ੴ ਸਤਿਗੁਰ ਪ੍ਰਸਾਦਿ ॥

Shahmukhi Conversion of Sri Guru Granth Sahib ji

سّری گُروُ گرنّتھ صاہِب جی دا شاہمُکھی رُوپانْتر

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਹਮੁਖੀ ਰੂਪਾਂਤਰ

Provided by: Baljinder Singh
Gurdwara Karamsar, Rara Sahib, Distt. Ludhiana, Pb.
Karamsar Inc. 14 Willoughby Drive, Colonie NY 12205

Specil thanks: S. Kirpal Singh Pannu (Bampton, Canada)

ਸਮਰਪਣ | ਸ਼ੁਕਰਾਨਾ | ਦੋ-ਸ਼ਬਦ | ਧਿਆਨਯੋਗ | ਤਤਕਰਾ
سمرپݨ | شُکرانا | دو شبد | دھیانیوگ | تتکرا

website: www.ik13.com | email: rarasahib@yahoo.com

ਸਮਰਪਣ
سمرپݨ

ਜਿਨ੍ਹਾਂ ਗੁਰਦਵਾਰਿਆਂ ਅਤੇ ਗੁਰਧਾਮਾਂ ਤੋਂ
جِنّھاں گُردوارِیاں اتے گُردھاماں توں

ਪੰਥ ਨੂੰ ਵਿਛੋੜਿਆ ਗਿਆ ਹੈ
پنّتھ نُوںّ وِچھوڑِیا گِیا ہےَ

ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਅਤੇ ਸੇਵਾ
اُنّھاں دے کھُلّھے درشن اتے سیوا

ਵਾਸਤੇ ਤੜਪ ਰਹੇ ਸਮੁੱਚੇ ਸਿੱਖ ਜਗਤ
واستے ترڑپ رہے سمُچّے سِکھّ جگت

ਦੁਆਰਾ ਰੋਜ਼ਾਨਾ ਕੀਤੀ ਜਾਂਦੀ
دُیارا روزانا کیِتی جاندی

ਅਰਦਾਸ ਪ੍ਰਵਾਨ ਹੋਣ ਦੇ ਆਸਾਰ
عرداس پرّوان ہوݨ دے آثار

ਰੂਪਮਾਨ ਕਰਨ ਵਾਲੇ
رُوپمان کرن والے

ਕਰਤਾਰਪੁਰ ਲਾਂਘਾ ਖੁੱਲ੍ਹਣ ਦੇ
کرتارپُر لانگھا کھُلّھݨ دے

9 ਨਵੰਬਰ 2019 ਦੇ
9 نونّبر 2019 دے

ਇਤਿਹਾਸਕ ਵਰਤਾਰੇ ਨੂੰ
اِتِہاسک ورتارے نُوںّ

ਸ਼ੁਕਰਾਨਾ شُکرانا

‘ਪਰਮ ਗੁਰੂ’ ‘ਜਗਤ ਗੁਰ ਬਾਬਾ’	’پرم گُرُو‘ ’جگت گُر بابا‘
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ	دھنّن سّری گُرُو نانک دیو جی مہاراج دا
ਜਿਨ੍ਹਾਂ ਨੇ ਆਪਣੇ 550ਵੇਂ ਪ੍ਰਕਾਸ਼ ਦਿਹਾੜੇ ਦੇ ਅਵਸਰ ਤੇ	جِنّھاں نے آپݨے 550ویں پّرکاش دِہاڑے دے اوسر تے
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ	سّری گُرُو گّرنّتھ صاہِب جی دا
ਸ਼ਾਹਮੁਖੀ ਰੂਪਾਂਤਰ ਕਰਵਾਉਣ ਦੀ ਇਹ ਸੇਵਾ	شاہمُکھی رُوپانْتر کروائُݨ دی اِہ سیوا
ਆਪਣੇ ਇਸ ਸੇਵਕ ਕੋਲੋਂ ਕਰਵਾਈ	آپݨے اِس سیوک کولوں کروائی

ਪ੍ਰੇਮ ਭੇਟਾ پّریم بھیٹا

ਸਥਾਨਕ ਪ੍ਰਸਥਿਤੀਆਂ ਕਾਰਣ	ستھانک پّرستھِتیاں کارݨ
ਗੁਰਮੁਖੀ ਲਿਪੀ ਦੇ ਜਾਣਕਾਰੀ ਦਾ ਅਭਾਵ ਰੱਖਣ ਵਾਲੇ	گُرمُکھی لِپی دے جاݨکاری دا ابھاو رکھّݨ والے
ਪਰ ਗੁਰੂ ਸਾਹਿਬਾਨ ਦੇ	پر گُرُو صاہِبان دے
‘ਸਰਬ ਸਾਂਝੇ ਸੰਦੇਸ਼’ ਨੂੰ ਪੜ੍ਹਨ ਲਈ ਉਤਾਵਲੇ	’سرب سانْجھے سنّدیش‘ نُوںّ پڑّہن لئی اُتاولے
ਉਨ੍ਹਾਂ ਗੁਰਬਾਣੀ ਪ੍ਰੇਮੀਆਂ ਲਈ	اُنّھاں گُرباݨی پّریمِیاں لئی
ਜਿਹੜੇ ਫ਼ਾਰਸੀ ਲਿਪੀ (ਸ਼ਾਹਮੁਖੀ) ਮਾਧਿਅਮ ਦੁਆਰਾ	جِہڑے فارسی لِپی (شاہمُکھی) مادھِئم دُیارا
ਪੰਜਾਬੀ ਪੜ੍ਹਨ-ਲਿਖਣ ਦੇ ਸਮਰੱਥ ਹਨ	پنّجابی پڑّہن-لِکھݨ دے سمرتھّ ہن

ਧੰਨਵਾਦ

ਸਰਦਾਰ ਕਿਰਪਾਲ ਸਿੰਘ ‘ਪੰਨੂੰ’ ਜੀ
ਅਤੇ ਡਾਕਟਰ ਕੁਲਬੀਰ ਸਿੰਘ ‘ਥਿੰਦ’ ਜੀ ਦਾ
ਜਿਨ੍ਹਾਂ ਨੇ ਦਾਸ ਦੀ ਉਰਦੂ ਅਤੇ ਸ਼ਾਹਮੁਖੀ ਦੀ
ਅੱਧੀ–ਅਧੂਰੀ ਜਾਣਕਾਰੀ ਦੀ ਭਰਪਾਈ ਕਰਦਿਆਂ
ਇਸ ਖੇਤਰ ਵਿੱਚ ਆਪਣੇ ਤਜੁਰਬੇ ਸਾਂਝੇ ਕਰ ਕੇ
ਅਤੇ ਤਕਨੀਕੀ ਸਹਿਯੋਗ ਦੇ ਕੇ
ਗੁਰਬਾਣੀ ਦੇ ਸ਼ਾਹਮੁਖੀ ਰੂਪਾਂਤਰ ਦੀ
ਸੇਵਾ ਦਾ ਕਾਰਜ ਨੇਪਰੇ ਚਾੜ੍ਹਨ ਵਿਚ
ਆਪਣਾ ਵਡਮੁੱਲਾ ਯੋਗਦਾਨ ਪਾਇਆ
ਅਤੇ ਵਿਸ਼ੇਸ਼ ਧੰਨਵਾਦ
ਗੁਰਪੁਰੀ ਵਾਸੀ ਡਾ. ਗੁਰਚਰਚਨ ਸਿੰਘ ਜੀ
(ਕਰਤਾ ਗੁਰੂ ਗ੍ਰੰਥ ਸਾਹਿਬ ਕੋਸ਼) ਦਾ
ਜਿਨ੍ਹਾਂ ਦੁਆਰਾ ਰਚੇ ਗੁਰੂ ਗ੍ਰੰਥ ਸਾਹਿਬ ਦੇ
ਅ਼ਰਬੀ–ਫ਼ਾਰਸੀ ਕੋਸ਼ ਨੇ ਦਾਸ ਨੂੰ
ਇਹ ਕਾਰਜ ਇਕ ਚੁਣੌਤੀ ਦੇ ਰੂਪ ਵਿੱਚ
ਸਵੀਕਾਰ ਕਰਨ ਦੀ ਪ੍ਰੇਰਨਾ ਅਤੇ ਹਿੰਮਤ ਬਖ਼ਸ਼ੀ
ਸਦਾ ਹੀ ਭੁੱਲਣਹਾਰ
ਬਲਜਿੰਦਰ ਸਿੰਘ

دھنّواد

سردار کِرپال سِنّگھ ‘پنّنُوںّ’ جی
اتے ڈاکٹر کُلبِیر سِنّگھ ‘تھِنّد’ جی دا
جِنّھاں نے داس دی اُردُو اتے شاہمُکھی دی
ادّھی-ادھُوری جانّکاری دی بھرپائی کردِیاں
اِس کھیتر وِچّ آپنّے تجُربے سانْجھے کر کے
اتے تکِنیکی سہِیوگ دے کے
گُربانّی دے شاہمُکھی رُوپانْتر دی
سیوا دا کارج نیپرے چاڑّہن وِچ
آپنّا وڈمُلّا یوگدان پائِیا
اتے وِشیش دھنّواد
گُرپُری واسی ڈاکٹر گُرچرچن سِنّگھ جی
(کرتا گُرُو گرنّتھ صاہِب کوش) دا
جِنّھاں دُیارا رچے گُرُو گرنّتھ صاہِب دے
عرِبی-فارسی کوش نے داس نُوںّ
اِہ کارج اِک چُنَّوتی دے رُوپ وِچّ
سوِیکار کرن دی پّریرنا اتے ہِنّمت بخشی
سدا ہی بھُلّنّہار
بلجِنّدر سِنّگھ

دو شبد

ولوں: سردار کرپال سنگھ 'پنّوں' برینپٹن، کینیڈا

شری گرو گرنتھ صاحب دا شاہمکھی اکھراں وچ سروپ اُدوں توں ہی ملھدا آ رہا ہے، جدوں توں پنجاب وچ شاہمکھی لپی پردھان ہوئی تے رہی ہے۔ اُنہاں سروپاں وچ ہتھ ناله کتاباں لکھݨ والیاں (کاتباں) دی بدھی، لپی دی سمرتھا آد کارناں کرکے شاہمکھی سروپاں وچ انتر زرور ملھدا رہا ہے۔ ہݨ کنپیوٹر دا یگ آ جاݨ ناله ستھتی اسلوں ہی بدل گئی ہے۔

کنپیوٹر راہیں گرباݨی نوں لکھݨ پڑھن دا کارج کنپیوٹر دی گھریلو ورتوں دے آرنبھ ہوݨ ناله ہی شرو ہو گیا سی۔ شاہمکھی دے جاݨکار سردھالویاں دی گرباݨی پاٹھ کرن دی لوڑ پوری کرن دے یتن وی کسے نا کسے روپ وچ ویہویں سدی دے انتلے سالاں وچ آرنبھ ہو گئے سن۔ پہلا یتن بابا بلجندر سنگھ جی (راڑا صاحب) نے بھائی کانہ سنگھ جی نابھا دے 'گرشبد رتناکر' مہان کوش نوں آپݨی ویبسائیٹ www.ik13.com اُتے پا کے کیتا۔ اُس وچ درز عربی فارسی شبداں نوں سوپھٹ کاپی وچ شاہمکھی راہیں ہی درسائیا گیا سی۔ اُس پچھوں ڈا۔ کلبیر سنگھ جی تھند ہوراں نے سنپورن شری گرو گرنتھ صاحب دا شاہمکھی اکھراں وچ سروپ آپݨے ویب سائیٹ www۔ www.srigranth.org اُتے پائیا جو پہلوں داس کرپال سنگھ پنوں 'کٹاہری' ولوں بابافرید پھونٹ وچ تیار کیتا گیا سی۔ اُپرنت ڈا۔ کلبیر سنگھ جی تھند نے یونیکوڈ وچ تیار کر کے اتے سردار

ਦੋ ਸ਼ਬਦ

ਵਲੋਂ: ਸ. ਕਿਰਪਾਲ ਸਿੰਘ 'ਪੰਨੂੰ' ਬਰੈਂਪਟਨ, ਕੈਨੇਡਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਹਮੁਖੀ ਅੱਖਰਾਂ ਵਿੱਚ ਸਰੂਪ ਉਦੋਂ ਤੋਂ ਹੀ ਮਿਲ਼ਦਾ ਆ ਰਿਹਾ ਹੈ ਜਦੋਂ ਤੋਂ ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਪ੍ਰਧਾਨ ਹੋਈ ਤੇ ਰਹੀ ਹੈ। ਉਨ੍ਹਾਂ ਸਰੂਪਾਂ ਵਿੱਚ ਹੱਥ ਨਾ਼ਲ ਕਿਤਾਬਾਂ ਲਿਖਣ ਵਾਲ਼ਿਆਂ (ਕਾਤਿਬਾਂ) ਦੀ ਬੁੱਧੀ ਲਿੱਪੀ ਦੀ ਸਮਰੱਥਾ ਆਦਿ ਕਾਰਨਾਂ ਕਰਕੇ ਸ਼ਾਹਮੁਖੀ ਸਰੂਪਾਂ ਵਿੱਚ ਅੰਤਰ ਜ਼ਰੂਰ ਮਿਲ਼ਦਾ ਰਿਹਾ ਹੈ। ਹੁਣ ਕੰਪਿਊਟਰ ਦਾ ਯੁਗ ਆ ਜਾਣ ਨਾ਼ਲ ਸਥਿਤੀ ਅਸਲੋਂ ਹੀ ਬਦਲ ਗਈ ਹੈ।

ਕੰਪਿਊਟਰ ਰਾਹੀਂ ਗੁਰਬਾਣੀ ਨੂੰ ਲਿਖਣ ਪੜ੍ਹਨ ਦਾ ਕਾਰਜ ਕੰਪਿਊਟਰ ਦੀ ਘਰੇਲੂ ਵਰਤੋਂ ਦੇ ਆਰੰਭ ਹੋਣ ਨਾ਼ਲ ਹੀ ਸ਼ੁਰੂ ਹੋ ਗਿਆ ਸੀ। ਸ਼ਾਹਮੁਖੀ ਦੇ ਜਾਣਕਾਰ ਸਰਧਾਲੂਆਂ ਦੀ ਗੁਰਬਾਣੀ ਪਾਠ ਕਰਨ ਦੀ ਲੋੜ ਪੂਰੀ ਕਰਨ ਦੇ ਯਤਨ ਵੀ ਕਿਸੇ ਨਾ ਕਿਸੇ ਰੂਪ ਵਿੱਚ ਵੀਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਆਰੰਭ ਹੋ ਗਏ ਸਨ। ਪਹਿਲਾ ਯਤਨ ਬਾਬਾ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ) ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ 'ਗੁਰੁਸ਼ਬਦ ਰਤਨਾਕਰ' ਮਹਾਨ ਕੋਸ਼ ਨੂੰ ਆਪਣੀ ਵੈੱਬਸਾਈਟ *www.ik13.com* ਉੱਤੇ ਪਾ ਕੇ ਕੀਤਾ। ਉਸ ਵਿੱਚ ਦਰਜ਼ ਅਰਬੀ ਫ਼ਾਰਸੀ ਸ਼ਬਦਾਂ ਨੂੰ ਸੌਫਟ ਕਾਪੀ ਵਿੱਚ ਸ਼ਾਹਮੁਖੀ ਰਾਹੀਂ ਹੀ ਦਰਸਾਇਆ ਗਿਆ ਸੀ। ਉਸ ਪਿੱਛੋਂ ਡਾ. ਕੁਲਬੀਰ ਸਿੰਘ ਜੀ ਥਿੰਦ ਹੋਰਾਂ ਨੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਹਮੁਖੀ ਅੱਖਰਾਂ ਵਿੱਚ ਸਰੂਪ ਆਪਣੇ ਵੈੱਬ ਸਾਈਟ *www.srigranth.org* ਉੱਤੇ ਪਾਇਆ ਜੋ ਪਹਿਲੋਂ ਦਾਸ ਕਿਰਪਾਲ ਸਿੰਘ ਪੰਨੂੰ 'ਕਟਾਹਰੀ' ਵੱਲੋਂ ਬਾਬਾਫ਼ਰੀਦ ਫੌਂਟ ਵਿੱਚ ਤਿਆਰ ਕੀਤਾ ਗਿਆ ਸੀ। ਉਪਰੰਤ ਡਾ. ਕੁਲਬੀਰ

گُربچن سِنگھ جی بیدی آٹوا پاسوں اُردُو اکھراں اَنسار سودھ کروا کے آپݨی وَیبّ سائِیٹ اُتےّ پائِیا ہوئِیا ہےَ۔

شّری گُرو نانک دیو جی مہاراج دے 2019 وِچّ آئُݨ والے 550 ویں پّرکاش اُتسو اُتےّ، شّری گُرو گّرنّتھ صاحِب دا شاہمُکھی سرُوپ وَیبّ سائِیٹ اُتےّ پائُݨ دا سنّکلپ، بابا بلجِنّدر سِنگّھ جی (راڑا صاحِب) نے شاہمُکھی جانݨ والے سردھالُویاں اتے کھوجکاراں دی اِچھّا اتے لوڑ نُوںّ مُکھّ رکھّ کے کئی سال پہِلوں دھار لیا سی۔ اُنّہاں دے سالاں بھر دے نِرنّتر یتناں اتے گھالݨا نے اِس ٹیچے نُوںّ پّراپت کر لَیݨ دا سُبھاگ پّراپت کر لیا ہےَ۔

اِس سرُوپ وِچّ گُربانڑی نُوںّ مُول رُوپ وِچّ بھاو گُربانڑی وِچّ آئِیاں سارِییاں لگاں ماتراں اتے چِنّھاں نُوںّ اُسے ترّہاں ہی پرگٹائُݨ دا ہر سنّبھو یتن کِیتا گِیا ہےَ۔اِسدے نالھ-نالھ شاہمُکھی وِچّ وکھریویں والے شبداں (سِین، سُیاد، سے آدِ) نُوںّ شاہمُکھی دے انُکول بھی رکھّیا گِیا ہےَ۔

گُرمُکھی اتے شاہمُکھی پنجّابی دِییاں ہی دو لِپّیاں ہوݨ تے وی اِنّہاں دوہاں وِچّ بڑا انّتر ہے۔دوہاں لِپّیاں دِییاں وکھّو وکھّ سمرتھّاواں اتے سِیمتاواں ہن۔گُرمُکھی دا پِچھوکڑ ہِنّدی سنّسکّرِت نالھ مِلھدا ہےَ جو وِیہوِیں سدی وِچّ اُردُو دے نیڑے وی آگئی سی۔شاہمُکھی دا پِچھوکڑ اربی، پھارسی، اُردُو نالھ مِلھدا ہےَ۔دوہاں لِپّیاں نُوںّ اِکّ سُر کرن دے یتن سمیں-سمیں ہُنّدے آئے ہن جِسدی شپسٹ رُوپ ریکھا بھائی کانّہ سِنگّھ جی نابھا والے مہان کوش وِچّ دیکھی جا سکدی ہےَ۔جِویں کِ ہِنّدوستان وِچّ سنّسار بھر توں آئُݨ والے حاکماں، وِدّواناں،

ਸਿੰਘ ਜੀ ਥਿੰਦ ਨੇ ਯੂਨੀਕੋਡ ਵਿੱਚ ਤਿਆਰ ਕਰ ਕੇ ਅਤੇ ਸਰਦਾਰ ਗੁਰਬਚਨ ਸਿੰਘ ਜੀ ਬੇਦੀ ਆਟਵਾ ਪਾਸੋਂ ਉਰਦੂ ਅੱਖਰਾਂ ਅਨੁਸਾਰ ਸੋਧ ਕਰਵਾ ਕੇ ਆਪਣੀ ਵੈੱਬ ਸਾਈਟ ਉੱਤੇ ਪਾਇਆ ਹੋਇਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 ਵਿੱਚ ਆਉਣ ਵਾਲ਼ੇ 550 ਵੇਂ ਪ੍ਰਕਾਸ਼ ਉਤਸਵ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਹਮੁਖੀ ਸਰੂਪ ਵੈੱਬ ਸਾਈਟ ਉੱਤੇ ਪਾਉਣ ਦਾ ਸੰਕਲਪ ਬਾਬਾ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ) ਨੇ ਸ਼ਾਹਮੁਖੀ ਜਾਨਣ ਵਾਲ਼ੇ ਸਰਧਾਲੂਆਂ ਅਤੇ ਖੋਜਕਾਰਾਂ ਦੀ ਇੱਛਾ ਅਤੇ ਲੋੜ ਨੂੰ ਮੁੱਖ ਰੱਖ ਕੇ ਕਈ ਸਾਲ ਪਹਿਲੋਂ ਧਾਰ ਲਿਆ ਸੀ। ਉਨ੍ਹਾਂ ਦੇ ਸਾਲਾਂ ਭਰ ਦੇ ਨਿਰੰਤਰ ਯਤਨਾਂ ਅਤੇ ਘਾਲਣਾ ਨੇ ਇਸ ਟੀਚੇ ਨੂੰ ਪ੍ਰਾਪਤ ਕਰ ਲੈਣ ਦਾ ਸੁਭਾਗ ਪ੍ਰਾਪਤ ਕਰ ਲਿਆ ਹੈ।

ਇਸ ਸਰੂਪ ਵਿੱਚ ਗੁਰਬਾਣੀ ਨੂੰ ਮੂਲ ਰੂਪ ਵਿੱਚ ਭਾਵ ਗੁਰਬਾਣੀ ਵਿੱਚ ਆਈਆਂ ਸਾਰੀਆਂ ਲਗਾਂ ਮਾਤਰਾਂ ਅਤੇ ਚਿੱਨ੍ਹਾਂ ਨੂੰ ਉਸੇ ਤਰ੍ਹਾਂ ਹੀ ਪਰਗਟਾਉਣ ਦਾ ਹਰ ਸੰਭਵ ਯਤਨ ਕੀਤਾ ਗਿਆ ਹੈ। ਇਸਦੇ ਨਾਲ਼-ਨਾਲ਼ ਸ਼ਾਹਮੁਖੀ ਵਿੱਚ ਵਖਰੇਵੇਂ ਵਾਲ਼ੇ ਸ਼ਬਦਾਂ (ਸੀਨ, ਸੁਆਦ, ਸੇ, ਆਦਿ) ਨੂੰ ਸ਼ਾਹਮੁਖੀ ਦੇ ਅਨੁਕੂਲ ਭੀ ਰੱਖਿਆ ਗਿਆ ਹੈ।

ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਦੀਆਂ ਹੀ ਦੋ ਲਿੱਪੀਆਂ ਹੋਣ ਤੇ ਵੀ ਇਨ੍ਹਾਂ ਦੋਹਾਂ ਵਿੱਚ ਬੜਾ ਅੰਤਰ ਹੈ। ਦੋਹਾਂ ਲਿੱਪੀਆਂ ਦੀਆਂ ਵੱਖੋ ਵੱਖ ਸਮਰੱਥਾਵਾਂ ਅਤੇ ਸੀਮਤਾਵਾਂ ਹਨ। ਗੁਰਮੁਖੀ ਦਾ ਪਿਛੋਕੜ ਹਿੰਦੀ ਸੰਸਕ੍ਰਿਤ ਨਾਲ਼ ਮਿਲ਼ਦਾ ਹੈ ਜੋ ਵੀਹਵੀਂ ਸਦੀ ਵਿੱਚ ਉਰਦੂ ਦੇ ਨੇੜੇ ਵੀ ਆ ਗਈ ਸੀ। ਸ਼ਾਹਮੁਖੀ ਦਾ ਪਿਛੋਕੜ ਅਰਬੀ, ਫਾਰਸੀ, ਉਰਦੂ ਨਾਲ਼ ਮਿਲ਼ਦਾ ਹੈ। ਦੋਹਾਂ ਲਿੱਪੀਆਂ ਨੂੰ ਇੱਕ ਸੁਰ ਕਰਨ ਦੇ ਯਤਨ ਸਮੇਂ-ਸਮੇਂ ਹੁੰਦੇ ਆਏ ਹਨ ਜਿਸਦੀ ਸ਼ਪਸਟ ਰੂਪ ਰੇਖਾ ਭਾਈ ਕਾਨ੍ਹ ਸਿੰਘ ਜੀ ਨਾਭਾ ਵਾਲ਼ੇ ਮਹਾਨ ਕੋਸ਼ ਵਿੱਚ ਦੇਖੀ ਜਾ ਸਕਦੀ ਹੈ। ਜਿਵੇਂ ਕਿ

ਹਿੰਦੋਸਤਾਨ ਵਿੱਚ ਸੰਸਾਰ ਭਰ ਤੋਂ ਆਉਣ ਵਾਲ਼ੇ ਹਾਕਮਾਂ, ਵਿੱਦਵਾਨਾਂ, ਖੋਜੀਆਂ ਆਦਿ ਦੇ ਆਉਣ ਲਈ ਪੰਜਾਬ ਇੱਕ ਪਰਵੇਸ ਦੁਆਰ ਬਣਿਆਂ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੀਵਨ ਯਾਤਰਾ ਕਿਸੇ ਨਾ ਕਿਸੇ ਰੂਪ ਵਿੱਚ ਸੰਸਾਰ ਦੇ ਹਰ ਸੱਭਿਆਚਾਰ ਨਾਲ਼ ਸੰਵਾਦ ਰਚਾਉਂਦੀ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੋਸਤਾਨ ਭਰ ਦੇ ਭਗਤਾਂ ਦੀ ਬਾਣੀ ਦਰਜ ਹੈ ਜੋ ਬਹੁ-ਭਾਸ਼ਾਈ ਵੀ ਹੈ ਅਤੇ ਬਹੁ-ਕਾਲੀ ਵੀ ਹੈ। ਇਸ ਲਈ ਗੁਰਬਾਣੀ ਦੀ ਸੁਰ ਤੇ ਸੰਚਾਰ ਦਾ ਬ੍ਰਹਿਮੰਡੀ ਹੋਣਾ ਇੱਕ ਕੁਦਰਤੀ ਵਰਤਾਰਾ ਹੈ ਜਿਸਨੂੰ ਮੂਲ ਰੂਪ ਵਿੱਚ ਸ਼ਾਹਮੁਖੀ ਵਿੱਚ ਪ੍ਰਗਟ ਕਰਨ ਦਾ ਕਾਰਜ ਹੋਰ ਵੀ ਵੰਗਾਰ ਭਰਿਆ ਬਣ ਜਾਂਦਾ ਹੈ।

کھوجیاں آدِ دے آئُݨ لئی پنّجاب اِکّ پرویس دُیار بݨیاں رِہا ہےَ اتے گُرو نانک دیو جی مہاراج دی جِیون یاترا کسے نا کسے رُوپ وِچّ سنّسار دے ہر سبھِّیاچار نالھ سنّواد رچائُنْدی رہی ہےَ۔ شّری گُرو گرنّتھ صاہِب وِچّ ہِنّدوستان بھر دے بھگتاں دی باݨی درج ہےَ جو بہُ-بھاشائی وی ہےَ اتے بہُ-کالی وی ہےَ۔ اِس لئی گُرباݨی دی سُر تے سنّچار دا برّہِمنّڈی ہوݨا اِکّ کُدرتی ورتارا ہےَ جِسنُوںّ مُول رُوپ وِچّ شاہمُکھی وِچّ پرّگٹ کرن دا کارج ہور وی ونّگار بھرِیا بݨ جاںدا ہےَ۔

ਗੁਰਮੁਖੀ ਸ਼ਾਹਮੁਖੀ ਲਿੱਪੀਆਂ ਨੂੰ ਇੱਕ ਸੁਰ ਕਰਨ ਲਈ ਅਤੇ ਗੁਰਬਾਣੀ ਦੇ ਮੂਲ ਸਰੂਪ ਦੇ ਅਨਕੂਲ ਕਰਨ ਲਈ ਕੁੱਝ ਨਵੇਂ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਦਾ ਵਿਸਥਾਰ 'ਧਿਆਨਯੋਗ' ਸਿਰਲੇਖ ਵਿੱਚ ਕੀਤਾ ਗਿਆ ਹੈ।

گُرمُکھی شاہمُکھی لِپّیاں نُوںّ اِکّ سُر کرن لئی اتے گُرباݨی دے مُول سرُوپ دے انکُول کرن لئی کُجھّ نویں چِنّہاں دی ورتوں کِیتی گئی ہےَ جِنّہاں دا وِستھار 'دھِیانیوگ' سِرلیکھ وِچّ کِیتا گِیا ہےَ۔

ਧਿਆਨਯੋਗ

دھِیانیوگ

ਗੁਰਮੁਖੀ–ਸ਼ਾਹਮੁਖੀ ਦੀਆਂ ਮਾਤਰਾਂ ਦੀ ਸਮਾਨਾਂਨਤਰ ਸਾਰਣੀ

گُرمُکھی-شاہمُکھی دِییاں ماتراں دی سمانانتر سارݨی

ਗੁਰਮੁਖੀ	◌ਾ	ਿ◌	◌ੀ	◌ੁ	◌ੂ	◌ੇ	◌ੈ	◌ੋ	◌ੌ	◌੍	◌ਂ	◌ੰ	◌ੱ
ਸ਼ਾਹਮੁਖੀ	ا	◌ِ	◌ِی	◌ُ	◌ُو	ی، ے	◌َی، ےَ	و	◌َو	◌ْ	ں، ن٘	نّ، ںّ	◌ّ

ਗੁਰਮੁਖੀ ਅੱਖਰ 'ਙ' ਦਾ ਸ਼ਾਹਮੁਖੀ ਬਦਲ ݨگ ਰੂਪ ਵਿਚ ਵਰਤਿਆ ਗਿਆ ਹੈ। (ਵਿਸ਼ੇਸ਼)

گُرمُکھی اکھّر 'ਙ' دا شاہمُکھی بدل گ٘ رُوپ وِچ ورتِیا گِیا ہےَ۔ (وِشیش)

ਗੁਰਮੁਖੀ ਅੱਖਰ 'ਞ' ਦਾ ਸ਼ਾਹਮੁਖੀ ਬਦਲ ڃ ਰੂਪ ਵਰਤਿਆ ਗਿਆ ਹੈ। (ਵਿਸ਼ੇਸ਼)

گُرمُکھی اکھّر 'ਞ' دا شاہمُکھی بدل ڃ رُوپ ورتِیا گِیا ہےَ۔ (وِشیش)

ਗੁਰਮੁਖੀ ਅੱਖਰ 'ਣ' ਦਾ ਸ਼ਾਹਮੁਖੀ ਪ੍ਰਵਾਣਤ ਬਦਲ ݨ ਰੂਪ ਵਰਤਿਆ ਗਿਆ ਹੈ। (ਪ੍ਰਚਲਤ)

گُرمُکھی اکھّر 'ਣ' دا شاہمُکھی پّرواݨت بدل ݨ رُوپ ورتِیا گِیا ہےَ۔ (پّرچلت)

'ਯ' ਦੇ ਬਦਲ ਵਜੋਂ ۑ ਦੀ ਵਰਤੋਂ ਕੀਤੀ ਗਈ ਹੈ। ਪ੍ਰਚਲਤ ਛੋਟੀ ਯੇ ی ਦੀ ਵਰਤੋਂ ਮਾਤ੍ਰਾ ਵਜੋਂ ਕੀਤੀ ਗਈ ਹੈ।

'ਯ' دے بدل وجوں ۑ دی ورتوں کِیتی گئی ہےَ۔پّرچلت چھوٹی ی دی ورتوں ماتّرا وجوں کِیتی گئی ہےَ۔

ਆਮ ਤੌਰ ਤੇ ਸ਼ਾਹਮੁਖੀ ਲਿਖਣ ਵੇਲੇ ਗੁਰਮੁਖੀ ਅੱਖਰ 'ਵਾਵਾ' ਅਤੇ ਗੁਰਮੁਖੀ ਮਾਤਰਾ 'ਹੋੜਾ' ਦੋਨਾਂ ਵਾਸਤੇ و ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇੱਥੇ ਸ਼ਾਹਮੁਖੀ ਰੂਪਾਂਤਰ ਵਿੱਚ ਗੁਰਮੁਖੀ ਅੱਖਰ 'ਵਾਵਾ' ਲਈ و ਰੱਖਿਆ ਹੈ ਅਤੇ ਗੁਰਮੁਖੀ ਮਾਤਰਾ 'ਹੋੜੇ' ਆਦਿ ਦਾ ਬਦਲ ۄ ਦਾ ਰੂਪ ਵਰਤਿਆ ਗਿਆ ਹੈ।

آم تَور تے شاہمُکھی لِکھݨ ویلے گُرمُکھی اکھّر 'واوا' اتے گُرمُکھی ماترا 'ہوڑا' دوناں واستے 'و' اکھّر دی ورتوں کِیتی جانٛدی ہےَ پر اِتھّے شاہمُکھی رُوپانٛتر وِچّ گُرمُکھی اکھّر 'واوا' لئی 'و' رکھِّیا ہےَ اتے گُرمُکھی ماترا 'ہوڑے' آدِ دا بدل 'ۄ' دا رُوپ ورتِیا گِیا ہےَ۔

ਸ਼ਾਹਮੁਖੀ ਲਿਪੀ ਵਿਚ ਪੈਰੀ–ਅੱਖਰ ਪਾਉਣ ਦੀ ਸੁਵਿਧਾ ਉਪਲਬਧ ਨਹੀਂ ਪਰ ਗੁਰਮੁਖੀ ਪੈਰੀ ਅੱਖਰ ਦੇ ਬਦਲ ਵਜੋਂ ਸੰਬੰਧਤ ਅੱਖਰ ਨਾਲ ਇੱਕ ਵਿਸ਼ੇਸ਼ ਚਿੰਨ੍ਹ '◌ٚ' ਵਰਤ ਲਿਆ ਗਿਆ ਹੈ।

شاہمُکھی لِپی وِچ پَیری-اکھّر پائُݨ دی سُوِدھا اُپلبدھ نہِیں پر گُرمُکھی پَیری اکھّر دے بدل وجوں سنّبنّدھت اکھّر نال اِکّ وِشیش چِنّنہ 'ٚ' ورت لیا گِیا ہےَ۔

ਗੁਰਮੁਖੀ ਮਾਤਰਾ ਅਧਕ ਦਾ ਬਦਲ ਤਾਂ ਪਹਿਲੋਂ ਹੀ ਮੌਜੂਦ ਹੈ ਪਰ ਗੁਰਬਾਣੀ ਲਈ ਬਿੰਦੀ ਅਤੇ ਟਿੱਪੀ ਦੇ ਬਦਲ ਵੀ ਉਪਲਬਧ ਕਰਵਾਏ ਗਏ ਹਨ ਜੋ ਉੱਪਰ ਦਿੱਤੀ ਸਾਰਣੀ ਵਿਚ ਦਰਸਾਏ ਜਾ ਚੁੱਕੇ ਹਨ।

گُرمُکھی ماترا ادھک دا بدل تاں پہِلوں ہی مَوجُود ہےَ پر گُرباݨی لئی بِنّدی اتےٹِپّی دے بدل وی اُپلبدھ کروائے گئے ہن جو اُپّر دِتّی سارݨی وِچ درسائے جا چُکّے ہن۔

ਗੁਰਬਾਣੀ ਨੂੰ ਸਮਝਣ ਵਾਸਤੇ ਬਿਸਰਾਮ ਵਾਲੀ ਥਾਂ ਤੋਂ ਪਾਠ ਪੰਕਤੀ-ਛੇਦ ਕੀਤਾ ਗਿਆ ਹੈ।

گُرباݨی نُونّ سمجھݨ واستے بِسرام والی تھاں توں پاٹھ پنّکتی-چھید کِیتا گِیا ہےَ۔

ਭਵਿੱਖ ਵਿੱਚ ਗੁਰਬਾਣੀ ਦਾ ਸ਼ਾਹਮੁਖੀ ਰੂਪਾਂਤਰ ‘ਈਸ਼ਰ ਮਾਈਕ੍ਰੋ ਮੀਡੀਆ’ ਵਿੱਚ ਵੀ ਸ਼ਾਮਿਲ ਕਰ ਦਿੱਤਾ ਜਾਵੇਗਾ।

بھوِکھّ وِچّ گُرباݨی دا شاہمُکھی رُوپانْتر 'ئِیشر مائِیکّرو مِیڈِییا‘ وِچّ وی شامِل کر دِتّا جاویگا۔

تتکرا ਤਤਕਰਾ

لوڑِیدے شبد دی آسان پہُنچ لئی ☬ کلِکَ کرو | ਲੋੜੀਂਦੇ ਸ਼ਬਦ ਦੀ ਆਸਾਨ ਪਹੁੰਚ ਲਈ ☬ ਕਲਿੱਕ ਕਰੋ

سِریراگُ (م: 4) ونجارا	ਸਿਰੀਰਾਗੁ (ਮਃ ੪) ਵਣਜਾਰਾ
سِریراگ کی وار (م: 4)	ਸਿਰੀਰਾਗ ਕੀ ਵਾਰ (ਮਃ ੪)
سِریراگُ بانٗی بھگتاں کی	ਸਿਰੀਰਾਗੁ ਬਾਣੀ ਭਗਤਾਂ ਕੀ
راگُ ماجھ	ਰਾਗੁ ਮਾਝ
راگُ ماجھ (م: 4)	ਰਾਗੁ ਮਾਝ (ਮਃ ੪)
راگُ ماجھ (م: 5)	ਰਾਗੁ ਮਾਝ (ਮਃ ੫)
راگُ ماجھ (م: 1) اسٹپدِییا	ਰਾਗੁ ਮਾਝ (ਮਃ ੧) ਅਸਟਪਦੀਆ
راگُ ماجھ (م: 3) اسٹپدِییا	ਰਾਗੁ ਮਾਝ (ਮਃ ੩) ਅਸਟਪਦੀਆ
راگُ ماجھ (م: 4) اسٹپدِییا	ਰਾਗੁ ਮਾਝ (ਮਃ ੪) ਅਸਟਪਦੀਆ
راگُ ماجھ (م: 5) اسٹپدِییا	ਰਾਗੁ ਮਾਝ (ਮਃ ੫) ਅਸਟਪਦੀਆ
بارہ ماہا مانّجھ (م: 5)	ਬਾਰਹ ਮਾਹਾ ਮਾਂਝ (ਮਃ ੫)
ماجھ (م: 5) دِن ریَنٗ	ਮਾਝ (ਮਃ ੫) ਦਿਨ ਰੈਣਿ
وار ماجھ کی تتھا سلوک (م: 1)	ਵਾਰ ਮਾਝ ਕੀ ਤਥਾ ਸਲੋਕ (ਮਃ ੧)
راگُ گئُڑی	ਰਾਗੁ ਗਉੜੀ
راگُ گئُڑی (م: 1)	ਰਾਗੁ ਗਉੜੀ (ਮਃ ੧)
راگُ گئُڑی (م: 3)	ਰਾਗੁ ਗਉੜੀ (ਮਃ ੩)
راگُ گئُڑی (م: 4)	ਰਾਗੁ ਗਉੜੀ (ਮਃ ੪)
راگُ گئُڑی (م: 5)	ਰਾਗੁ ਗਉੜੀ (ਮਃ ੫)
گئُڑی بیَراگنِٗ رہوئے کے چھنّت کے گھرِ م: 5	ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫
راگُ گئُڑی (م: 9)	ਰਾਗੁ ਗਉੜੀ (ਮਃ ੯)
راگُ گئُڑی (م: 1) اسٹپدِییا	ਰਾਗੁ ਗਉੜੀ (ਮਃ ੧) ਅਸਟਪਦੀਆ

آسا (م: 3) اسٹپدیِیا	ਆਸਾ (ਮਃ ੩) ਅਸਟਪਦੀਆ
آسا (م: 5) اسٹپدیِیا	ਆਸਾ (ਮਃ ੫) ਅਸਟਪਦੀਆ
آسا مہلا 5 بِرہڑے	ਆਸਾ ਮਹਲਾ ੫ ਬਿਰਹੜੇ
راگُ آسا (م: 1) پٹی لِکھی	ਰਾਗੁ ਆਸਾ (ਮਃ ੧) ਪਟੀ ਲਿਖੀ
راگُ آسا (م: 3) پٹی	ਰਾਗੁ ਆਸਾ (ਮਃ ੩) ਪਟੀ
راگُ آسا (م: 1) چھنّت	ਰਾਗੁ ਆਸਾ (ਮਃ ੧) ਛੰਤ
راگُ آسا (م: 3) چھنّت	ਰਾਗੁ ਆਸਾ (ਮਃ ੩) ਛੰਤ
راگُ آسا (م: 4) چھنّت	ਰਾਗੁ ਆਸਾ (ਮਃ ੪) ਛੰਤ
راگُ آسا (م: 5) چھنّت	ਰਾਗੁ ਆਸਾ (ਮਃ ੫) ਛੰਤ
آسا (م: 1) وار سلوکا نالِ	ਆਸਾ (ਮਃ ੧) ਵਾਰ ਸਲੋਕਾ ਨਾਲਿ
راگُ آسا بانْی بھگتا کی	ਰਾਗੁ ਆਸਾ ਬਾਣੀ ਭਗਤਾ ਕੀ
راگُ گوُجری	ਰਾਗੁ ਗੂਜਰੀ
راگُ گوُجری (م: 1)	ਰਾਗੁ ਗੂਜਰੀ (ਮਃ ੧)
راگُ گوُجری (م: 3)	ਰਾਗੁ ਗੂਜਰੀ (ਮਃ ੩)
راگُ گوُجری (م: 4)	ਰਾਗੁ ਗੂਜਰੀ (ਮਃ ੪)
راگُ گوُجری (م: 5)	ਰਾਗੁ ਗੂਜਰੀ (ਮਃ ੫)
گوُجری (م: 1) اسٹپدیِیا	ਗੂਜਰੀ (ਮਃ ੧) ਅਸਟਪਦੀਆ
گوُجری (م: 3) اسٹپدیِیا	ਗੂਜਰੀ (ਮਃ ੩) ਅਸਟਪਦੀਆ
گوُجری (م: 4) اسٹپدیِیا	ਗੂਜਰੀ (ਮਃ ੪) ਅਸਟਪਦੀਆ
گوُجری (م: 5) اسٹپدیِیا	ਗੂਜਰੀ (ਮਃ ੫) ਅਸਟਪਦੀਆ
گوُجری کی وار (م: 3)	ਗੂਜਰੀ ਕੀ ਵਾਰ (ਮਃ ੩)

وڈہنّس (م: 4) گھوڑییا	ਵਡਹੰਸੁ (ਮਃ ੪) ਘੋੜੀਆ
راگُ وڈہنّس (م: 5) چھنّت	ਰਾਗੁ ਵਡਹੰਸੁ (ਮਃ ੫) ਛੰਤ
راگُ وڈہنّس (م: 1) الاہنِیا	ਰਾਗੁ ਵਡਹੰਸੁ (ਮਃ ੧) ਅਲਾਹਣੀਆ
وڈہنّس کی وار (م: 4)	ਵਡਹੰਸ ਕੀ ਵਾਰ (ਮਃ ੪)
راگُ سورٹھِ	ਰਾਗੁ ਸੋਰਠਿ
سورٹھِ (م: 1)	ਸੋਰਠਿ (ਮਃ ੧)
سورٹھِ (م: 3)	ਸੋਰਠਿ (ਮਃ ੩)
سورٹھِ (م: 4)	ਸੋਰਠਿ (ਮਃ ੪)
سورٹھِ (م: 5)	ਸੋਰਠਿ (ਮਃ ੫)
سورٹھِ (م: 9)	ਸੋਰਠਿ (ਮਃ ੯)
سورٹھِ (م: 1) اسٹپدییا	ਸੋਰਠਿ (ਮਃ ੧) ਅਸਟਪਦੀਆ
سورٹھِ (م: 3) اسٹپدییا	ਸੋਰਠਿ (ਮਃ ੩) ਅਸਟਪਦੀਆ
سورٹھِ (م: 5) اسٹپدییا	ਸੋਰਠਿ (ਮਃ ੫) ਅਸਟਪਦੀਆ
راگُ سورٹھِ وار مہلے 4 کی	ਰਾਗੁ ਸੋਰਠਿ ਵਾਰ ਮਹਲੇ ੪ ਕੀ
راگُ سورٹھِ بانٖی بھگتاں	ਰਾਗੁ ਸੋਰਠਿ ਬਾਣੀ ਭਗਤਾਂ
راگُ دھناسری	ਰਾਗੁ ਧਨਾਸਰੀ
دھناسری (م: 1)	ਧਨਾਸਰੀ (ਮਃ ੧)
دھناسری (م: 3)	ਧਨਾਸਰੀ (ਮਃ ੩)
دھناسری (م: 4)	ਧਨਾਸਰੀ (ਮਃ ੪)
دھناسری (م: 5)	ਧਨਾਸਰੀ (ਮਃ ੫)
دھناسری (م: 9)	ਧਨਾਸਰੀ (ਮਃ ੯)

دھناسری (م: 1) اسٹپدِییا	ਧਨਾਸਰੀ (ਮਃ ੧) ਅਸਟਪਦੀਆ
دھناسری (م: 5)	ਧਨਾਸਰੀ (ਮਃ ੫)
دھناسری (م: 1) چھنّت	ਧਨਾਸਰੀ (ਮਃ ੧) ਛੰਤ
دھناسری (م: 4) چھنّت	ਧਨਾਸਰੀ (ਮਃ ੪) ਛੰਤ
دھناسری (م: 5) چھنّت	ਧਨਾਸਰੀ (ਮਃ ੫) ਛੰਤ
راگُ دھناسری بانْی بھگتاں کی	ਰਾਗੁ ਧਨਾਸਰੀ ਬਾਣੀ ਭਗਤਾਂ ਕੀ
راگُ جیَتسری	ਰਾਗੁ ਜੈਤਸਰੀ
جیَتسری (م: 4)	ਜੈਤਸਰੀ (ਮਃ ੪)
جیَتسری (م: 5)	ਜੈਤਸਰੀ (ਮਃ ੫)
جیَتسری (م: 9)	ਜੈਤਸਰੀ (ਮਃ ੯)
جیَتسری (م: 5) چھنّت	ਜੈਤਸਰੀ (ਮਃ ੫) ਛੰਤ
جیَتسری (م: 5) وار سلوکا نالِ	ਜੈਤਸਰੀ (ਮਃ ੫) ਵਾਰ ਸਲੋਕਾ ਨਾਲਿ
جیَتسری بانْی بھگتا کی	ਜੈਤਸਰੀ ਬਾਣੀ ਭਗਤਾ ਕੀ
راگُ ٹوڈی	ਰਾਗੁ ਟੋਡੀ
راگُ ٹوڈی (م: 4)	ਰਾਗੁ ਟੋਡੀ (ਮਃ ੪)
ٹوڈی (م: 5)	ਟੋਡੀ (ਮਃ ੫)
ٹوڈی (م: 9)	ਟੋਡੀ (ਮਃ ੯)
ٹوڈی بانْی بھگتاں کی	ਟੋਡੀ ਬਾਣੀ ਭਗਤਾਂ ਕੀ
راگُ بیَراڑی	ਰਾਗੁ ਬੈਰਾੜੀ
راگُ بیَراڑی (م: 4)	ਰਾਗੁ ਬੈਰਾੜੀ (ਮਃ ੪)
راگُ بیَراڑی (م: 5)	ਰਾਗੁ ਬੈਰਾੜੀ (ਮਃ ੫)

راگُ تِلنّگ	ਰਾਗੁ ਤਿਲੰਗ
راگُ تِلنّگ (م: 1)	ਰਾਗੁ ਤਿਲੰਗ (ਮਃ ੧)
تِلنّگ (م: 4)	ਤਿਲੰਗ (ਮਃ ੪)
تِلنّگ (م: 5)	ਤਿਲੰਗ (ਮਃ ੫)
تِلنّگ (م: 9)	ਤਿਲੰਗ (ਮਃ ੯)
تِلنّگ بانٹی بھگتا کی	ਤਿਲੰਗ ਬਾਣੀ ਭਗਤਾ ਕੀ
راگُ سوُہی	ਰਾਗੁ ਸੂਹੀ
راگُ سوُہی (م: 1)	ਰਾਗੁ ਸੂਹੀ (ਮਃ ੧)
راگُ سوُہی (م: 4)	ਰਾਗੁ ਸੂਹੀ (ਮਃ ੪)
راگُ سوُہی (م: 5)	ਰਾਗੁ ਸੂਹੀ (ਮਃ ੫)
راگُ سوُہی (م: 1) اسٹپدیا	ਰਾਗੁ ਸੂਹੀ (ਮਃ ੧) ਅਸਟਪਦੀਆ
راگُ سوُہی (م: 3) اسٹپدیا	ਰਾਗੁ ਸੂਹੀ (ਮਃ ੩) ਅਸਟਪਦੀਆ
راگُ سوُہی (م: 4) اسٹپدیا	ਰਾਗੁ ਸੂਹੀ (ਮਃ ੪) ਅਸਟਪਦੀਆ
راگُ سوُہی (م: 5) اسٹپدیا	ਰਾਗੁ ਸੂਹੀ (ਮਃ ੫) ਅਸਟਪਦੀਆ
راگُ سوُہی (م: 1) کُچجی	ਰਾਗੁ ਸੂਹੀ (ਮਃ ੧) ਕੁਚਜੀ
سوُہی (م: 1) سُچجی	ਸੂਹੀ (ਮਃ ੧) ਸੁਚਜੀ
راگُ سوُہی (م: 1) چھنّت	ਰਾਗੁ ਸੂਹੀ (ਮਃ ੧) ਛੰਤ
راگُ سوُہی (م: 3) چھنّت	ਰਾਗੁ ਸੂਹੀ (ਮਃ ੩) ਛੰਤ
راگُ سوُہی (م: 4) چھنّت	ਰਾਗੁ ਸੂਹੀ (ਮਃ ੪) ਛੰਤ
راگُ سوُہی (م: 5) چھنّت	ਰਾਗੁ ਸੂਹੀ (ਮਃ ੫) ਛੰਤ
سوُہی کی وار	ਸੂਹੀ ਕੀ ਵਾਰ

راگُ سوُہی باݨی بھگتا کی	ਰਾਗੁ ਸੂਹੀ ਬਾਣੀ ਭਗਤਾ ਕੀ
راگُ بِلاولُ	ਰਾਗੁ ਬਿਲਾਵਲੁ
راگُ بِلاولُ (م: 1)	ਰਾਗੁ ਬਿਲਾਵਲੁ (ਮਃ ੧)
بِلاولُ (م: 3)	ਬਿਲਾਵਲੁ (ਮਃ ੩)
راگُ بِلاولُ (م: 4)	ਰਾਗੁ ਬਿਲਾਵਲੁ (ਮਃ ੪)
راگُ بِلاولُ (م: 5)	ਰਾਗੁ ਬਿਲਾਵਲੁ (ਮਃ ੫)
راگُ بِلاولُ (م: 9)	ਰਾਗੁ ਬਿਲਾਵਲੁ (ਮਃ ੯)
بِلاولُ (م: 1) اسٹپدییا	ਬਿਲਾਵਲੁ (ਮਃ ੧) ਅਸਟਪਦੀਆ
بِلاولُ (م: 3) اسٹپدی	ਬਿਲਾਵਲੁ (ਮਃ ੩) ਅਸਟਪਦੀ
بِلاولُ (م: 4) اسٹپدییا	ਬਿਲਾਵਲੁ (ਮਃ ੪) ਅਸਟਪਦੀਆ
بِلاولُ (م: 5) اسٹپدی	ਬਿਲਾਵਲੁ (ਮਃ ੫) ਅਸਟਪਦੀ
بِلاولُ (م: 1) تھِتی	ਬਿਲਾਵਲੁ (ਮਃ ੧) ਥਿਤੀ
بِلاولُ (م: 3) وار ست	ਬਿਲਾਵਲੁ (ਮਃ ੩) ਵਾਰ ਸਤ
بِلاولُ (م: 1) چھنّت	ਬਿਲਾਵਲੁ (ਮਃ ੧) ਛੰਤ
بِلاولُ (م: 4) چھنّت	ਬਿਲਾਵਲੁ (ਮਃ ੪) ਛੰਤ
بِلاولُ (م: 5) چھنّت	ਬਿਲਾਵਲੁ (ਮਃ ੫) ਛੰਤ
بِلاول کی وار (م: 4)	ਬਿਲਾਵਲ ਕੀ ਵਾਰ (ਮਃ ੪)
بِلاولُ باݨی بھگتا کی	ਬਿਲਾਵਲੁ ਬਾਣੀ ਭਗਤਾ ਕੀ
راگُ گونڈ	ਰਾਗੁ ਗੋਂਡ
راگُ گونڈ چئُپدے (م: 4)	ਰਾਗੁ ਗੋਂਡ ਚਉਪਦੇ (ਮਃ ੪)
راگُ گونڈ (م: 5)	ਰਾਗੁ ਗੋਂਡ (ਮਃ ੫)

ਰਾਗੁ ਗੋਂਡ (ਮਃ ੫) ਅਸਟਪਦੀਆ	راگُ گونڈ (م: 5) اسٹپدیِیا
ਰਾਗੁ ਗੋਂਡ ਬਾਣੀ ਭਗਤਾ ਕੀ	راگُ گونڈ بانڑی بھگتا کی
ਰਾਗੁ ਰਾਮਕਲੀ	راگُ رامکلی
ਰਾਮਕਲੀ (ਮਃ ੧)	رامکلی (م: 1)
ਰਾਮਕਲੀ (ਮਃ ੩)	رامکلی (م: 3)
ਰਾਮਕਲੀ (ਮਃ ੪)	رامکلی (م: 4)
ਰਾਗੁ ਰਾਮਕਲੀ (ਮਃ ੫)	راگُ رامکلی (م: 5)
ਰਾਮਕਲੀ (ਮਃ ੯)	رامکلی (م: 9)
ਰਾਮਕਲੀ (ਮਃ ੧) ਅਸਟਪਦੀਆ	رامکلی (م: 1) اسٹپدیِیا
ਰਾਮਕਲੀ (ਮਃ ੩) ਅਸਟਪਦੀਆ	رامکلی (م: 3) اسٹپدیِیا
ਰਾਮਕਲੀ (ਮਃ ੫) ਅਸਟਪਦੀਆ	رامکلی (م: 5) اسٹپدیِیا
ਰਾਮਕਲੀ (ਮਃ ੩) ਅਨੰਦੁ	رامکلی (م: 3) اننّدُ
ਰਾਮਕਲੀ ਸਦੁ	رامکلی صدُ
ਰਾਮਕਲੀ ਛੰਤ (ਮਃ ੫)	رامکلی چھنّت (م: 5)
ਰਾਮਕਲੀ (ਮਃ ੫) ਰੁਤੀ	رامکلی (م: 5) رُتی
ਰਾਮਕਲੀ (ਮਃ ੧) ਦਖਣੀ ਓਅੰਕਾਰੁ	رامکلی (م: 1) دکھنڑی اونّکارُ
ਰਾਮਕਲੀ (ਮਃ ੧) ਸਿਧ ਗੋਸਟਿ	رامکلی (م: 1) سِدھ گوسٹِ
ਰਾਮਕਲੀ ਕੀ ਵਾਰ (ਮਃ ੩)	رامکلی کی وار (م: 3)
ਰਾਮਕਲੀ ਕੀ ਵਾਰ (ਮਃ ੫)	رامکلی کی وار (م: 5)
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ	رامکلی کی وار راءِ بلونّڈِ تتھا ستےَ ڈوُمِ آکھی
ਰਾਮਕਲੀ ਬਾਣੀ ਭਗਤਾ ਕੀ	رامکلی بانڑی بھگتا کی

راگُ نٹ نارائِن	ਰਾਗੁ ਨਟ ਨਾਰਾਇਨ
راگُ نٹ نارائِن (م: 4)	ਰਾਗੁ ਨਟ ਨਾਰਾਇਨ (ਮਃ ੪)
راگُ نٹ نارائِن (م: 5)	ਰਾਗੁ ਨਟ ਨਾਰਾਇਨ (ਮਃ ੫)
نٹ (م: 4) اسٹپدیِیا	ਨਟ (ਮਃ ੪) ਅਸਟਪਦੀਆ
راگُ مالی گئُڑا	ਰਾਗੁ ਮਾਲੀ ਗਉੜਾ
راگُ مالی گئُڑا (م: 4)	ਰਾਗੁ ਮਾਲੀ ਗਉੜਾ (ਮਃ ੪)
مالی گئُڑا (م: 5)	ਮਾਲੀ ਗਉੜਾ (ਮਃ ੫)
مالی گئُڑا بانْی بھگتاں کی	ਮਾਲੀ ਗਉੜਾ ਬਾਣੀ ਭਗਤਾਂ ਕੀ
راگُ مارُو	ਰਾਗੁ ਮਾਰੂ
راگُ مارُو (م: 1)	ਰਾਗੁ ਮਾਰੂ (ਮਃ ੧)
مارُو (م: 3)	ਮਾਰੂ (ਮਃ ੩)
مارُو (م: 4)	ਮਾਰੂ (ਮਃ ੪)
مارُو (م: 5)	ਮਾਰੂ (ਮਃ ੫)
مارُو (م: 5) انّجُلی	ਮਾਰੂ (ਮਃ ੫) ਅੰਜੁਲੀ
مارُو (م: 9)	ਮਾਰੂ (ਮਃ ੯)
مارُو (م: 1) اسٹپدیِیا	ਮਾਰੂ (ਮਃ ੧) ਅਸਟਪਦੀਆ
مارُو (م: 3) اسٹپدی	ਮਾਰੂ (ਮਃ ੩) ਅਸਟਪਦੀ
مارُو (م: 5) اسٹپدیِیا	ਮਾਰੂ (ਮਃ ੫) ਅਸਟਪਦੀਆ
مارُو (م: 5) انّجُلیِیا	ਮਾਰੂ (ਮਃ ੫) ਅੰਜੁਲੀਆ
مارُو سولہے (م: 1)	ਮਾਰੂ ਸੋਲਹੇ (ਮਃ ੧)
مارُو سولہے (م: 3)	ਮਾਰੂ ਸੋਲਹੇ (ਮਃ ੩)

مارُو سولہے (م: 4)	ਮਾਰੂ ਸੋਲਹੇ (ਮਃ ੪)
مارُو سولہے (م: 5)	ਮਾਰੂ ਸੋਲਹੇ (ਮਃ ੫)
مارُو وار (م: 3)	ਮਾਰੂ ਵਾਰ (ਮਃ ੩)
مارُو وار (م: 5)	ਮਾਰੂ ਵਾਰ (ਮਃ ੫)
راگُ مارُو بانٔی بھگتاں کی	ਰਾਗੁ ਮਾਰੂ ਬਾਣੀ ਭਗਤਾਂ ਕੀ
راگُ تُکھاری	ਰਾਗੁ ਤੁਖਾਰੀ
تُکھاری (م: 1) چھنّت بارہ ماہا	ਤੁਖਾਰੀ (ਮਃ ੧) ਛੰਤ ਬਾਰਹ ਮਾਹਾ
تُکھاری (م: 4) چھنّت	ਤੁਖਾਰੀ (ਮਃ ੪) ਛੰਤ
تُکھاری (م: 5) چھنّت	ਤੁਖਾਰੀ (ਮਃ ੫) ਛੰਤ
راگُ کیدارا	ਰਾਗੁ ਕੇਦਾਰਾ
کیدارا (م: 4)	ਕੇਦਾਰਾ (ਮਃ ੪)
کیدارا (م: 5)	ਕੇਦਾਰਾ (ਮਃ ੫)
کیدارا چھنّت (م: 5)	ਕੇਦਾਰਾ ਛੰਤ (ਮਃ ੫)
راگُ کیدارا بانٔی بھگتاں کی	ਰਾਗੁ ਕੇਦਾਰਾ ਬਾਣੀ ਭਗਤਾਂ ਕੀ
راگُ بھیرَءُ	ਰਾਗੁ ਭੈਰਉ
راگُ بھیرَءُ (م: 1)	ਰਾਗੁ ਭੈਰਉ (ਮਃ ੧)
راگُ بھیرَءُ (م: 3)	ਰਾਗੁ ਭੈਰਉ (ਮਃ ੩)
راگُ بھیرَءُ (م: 4)	ਰਾਗੁ ਭੈਰਉ (ਮਃ ੪)
بھیرَءُ (م: 5)	ਭੈਰਉ (ਮਃ ੫)
بھیرَءُ (م: 1) اسٹپدییا	ਭੈਰਉ (ਮਃ ੧) ਅਸਟਪਦੀਆ
بھیرَءُ (م: 3) اسٹپدییا	ਭੈਰਉ (ਮਃ ੩) ਅਸਟਪਦੀਆ

بھیرءُ (م: 5) اسٹپدیِیا	ਭੈਰਉ (ਮਃ ੫) ਅਸਟਪਦੀਆ
بھیرءُ بانڑی بھگتا کی	ਭੈਰਉ ਬਾਣੀ ਭਗਤਾ ਕੀ
راگُ بسنّتُ	ਰਾਗੁ ਬਸੰਤੁ
راگُ بسنّتُ (م: 1)	ਰਾਗੁ ਬਸੰਤੁ (ਮਃ ੧)
بسنّتُ (م: 3)	ਬਸੰਤੁ (ਮਃ ੩)
راگُ بسنّتُ (م: 4)	ਰਾਗੁ ਬਸੰਤੁ (ਮਃ ੪)
راگُ بسنّتُ (م: 5)	ਰਾਗੁ ਬਸੰਤੁ (ਮਃ ੫)
راگُ بسنّتُ (م: 9)	ਰਾਗੁ ਬਸੰਤੁ (ਮਃ ੯)
بسنّتُ (م: 1) اسٹپدیِیا	ਬਸੰਤੁ (ਮਃ ੧) ਅਸਟਪਦੀਆ
بسنّتُ (م: 4) اسٹپدیِیا	ਬਸੰਤੁ (ਮਃ ੪) ਅਸਟਪਦੀਆ
بسنّتُ (م: 5)	ਬਸੰਤੁ (ਮਃ ੫)
بسنّت کی وار مہلُ 5	ਬਸੰਤ ਕੀ ਵਾਰ ਮਹਲੁ ੫
بسنّتُ بانڑی بھگتاں کی	ਬਸੰਤੁ ਬਾਣੀ ਭਗਤਾਂ ਕੀ
راگُ سارگ	ਰਾਗੁ ਸਾਰਗ
راگُ سارگ (م: 1)	ਰਾਗੁ ਸਾਰਗ (ਮਃ ੧)
سارنّگ (م: 4)	ਸਾਰੰਗ (ਮਃ ੪)
سارنّگ (م: 5)	ਸਾਰੰਗ (ਮਃ ੫)
راگُ سارنّگ (م: 9)	ਰਾਗੁ ਸਾਰੰਗ (ਮਃ ੯)
سارگ (م: 1) اسٹپدیِیا	ਸਾਰਗ (ਮਃ ੧) ਅਸਟਪਦੀਆ
سارگ (م: 3) اسٹپدیِیا	ਸਾਰਗ (ਮਃ ੩) ਅਸਟਪਦੀਆ
سارگ (م: 5) اسٹپدیِیا	ਸਾਰਗ (ਮਃ ੫) ਅਸਟਪਦੀਆ

سارگ (م: 5) چھنّت	ਸਾਰਗ (ਮਃ ੫) ਛੰਤ
سارنگ کی وار (م: 4)	ਸਾਰੰਗ ਕੀ ਵਾਰ (ਮਃ ੪)
راگُ سارنگ بانڑی بھگتاں کی	ਰਾਗੁ ਸਾਰੰਗ ਬਾਣੀ ਭਗਤਾਂ ਕੀ
راگُ ملار	ਰਾਗੁ ਮਲਾਰ
راگُ ملار (م: 1)	ਰਾਗੁ ਮਲਾਰ (ਮਃ ੧)
ملار (م: 3)	ਮਲਾਰ (ਮਃ ੩)
راگُ ملار (م: 4)	ਰਾਗੁ ਮਲਾਰ (ਮਃ ੪)
راگُ ملار (م: 5)	ਰਾਗੁ ਮਲਾਰ (ਮਃ ੫)
ملار (م: 1) اسٹپدِییا	ਮਲਾਰ (ਮਃ ੧) ਅਸਟਪਦੀਆ
ملار (م: 3) اسٹپدِییا	ਮਲਾਰ (ਮਃ ੩) ਅਸਟਪਦੀਆ
راگُ ملار (م: 5) چھنّت	ਰਾਗੁ ਮਲਾਰ (ਮਃ ੫) ਛੰਤ
وار ملار کی (م: 1)	ਵਾਰ ਮਲਾਰ ਕੀ (ਮਃ ੧)
راگُ ملار بانڑی بھگتاں کی	ਰਾਗੁ ਮਲਾਰ ਬਾਣੀ ਭਗਤਾਂ ਕੀ
راگُ کانڑا	ਰਾਗੁ ਕਾਨੜਾ
راگُ کانڑا (م: 4)	ਰਾਗੁ ਕਾਨੜਾ (ਮਃ ੪)
کانڑا (م: 5)	ਕਾਨੜਾ (ਮਃ ੫)
کانڑا (م: 4) اسٹپدِییا	ਕਾਨੜਾ (ਮਃ ੪) ਅਸਟਪਦੀਆ
کانڑا چھنّت (م: 5)	ਕਾਨੜਾ ਛੰਤ (ਮਃ ੫)
کانڑے کی وار (م: 4)	ਕਾਨੜੇ ਕੀ ਵਾਰ (ਮਃ ੪)
راگُ کانڑا بانڑی بھگتاں کی	ਰਾਗੁ ਕਾਨੜਾ ਬਾਣੀ ਭਗਤਾਂ ਕੀ
راگُ کلیان	ਰਾਗੁ ਕਲਿਆਨ

راگُ کلِیان (م: 4)	☬	ਰਾਗੁ ਕਲਿਆਨ (ਮਃ ੪)
راگُ کلِیانُ (م: 5)	☬	ਰਾਗੁ ਕਲਿਆਨੁ (ਮਃ ੫)
کلِیان (م: 4) اسٹپدِییا	☬	ਕਲਿਆਨ (ਮਃ ੪) ਅਸਟਪਦੀਆ
راگُ پربھاتی	☬	ਰਾਗੁ ਪਰਭਾਤੀ
راگُ پربھاتی (م: 1)	☬	ਰਾਗੁ ਪਰਭਾਤੀ (ਮਃ ੧)
راگُ پّربھاتی (م: 3)	☬	ਰਾਗੁ ਪ੍ਰਭਾਤੀ (ਮਃ ੩)
پّربھاتی (م: 4)	☬	ਪ੍ਰਭਾਤੀ (ਮਃ ੪)
پّربھاتی (م: 5)	☬	ਪ੍ਰਭਾਤੀ (ਮਃ ੫)
پّربھاتی (م: 1) اسٹپدِییا	☬	ਪ੍ਰਭਾਤੀ (ਮਃ ੧) ਅਸਟਪਦੀਆ
پّربھاتی (م: 3) اسٹپدِییا	☬	ਪ੍ਰਭਾਤੀ (ਮਃ ੩) ਅਸਟਪਦੀਆ
پّربھاتی (م: 5) اسٹپدِییا	☬	ਪ੍ਰਭਾਤੀ (ਮਃ ੫) ਅਸਟਪਦੀਆ
پّربھاتی بانڑی بھگتاں کی	☬	ਪ੍ਰਭਾਤੀ ਬਾਣੀ ਭਗਤਾਂ ਕੀ
راگُ جیَجاونّتی	☬	ਰਾਗੁ ਜੈਜਾਵੰਤੀ
راگُ جیَجاونّتی (م: 9)	☬	ਰਾਗੁ ਜੈਜਾਵੰਤੀ (ਮਃ ੯)
سلوک سہسکّرِتی (م: 1)	☬	ਸਲੋਕ ਸਹਸਕ੍ਰਿਤੀ (ਮਃ ੧)
سلوک سہسکّرِتی (م: 5)	☬	ਸਲੋਕ ਸਹਸਕ੍ਰਿਤੀ (ਮਃ ੫)
(م: 5) گاتھا	☬	(ਮਃ ੫) ਗਾਥਾ
پھُنہے (م: 5)	☬	ਫੁਨਹੇ (ਮਃ ੫)
چئُبولے (م: 5)	☬	ਚਉਬੋਲੇ (ਮਃ ੫)
سلوک بھگت کبیِر جیِءُ کے	☬	ਸਲੋਕ ਭਗਤ ਕਬੀਰ ਜੀਉ ਕੇ
سلوک سیکھ پھرِید کے	☬	ਸਲੋਕ ਸੇਖ ਫਰੀਦ ਕੇ

੧ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥		੧ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپّرسادِ --
॥ ਜਪੁ ॥	----	-- جپُ --
ਆਦਿ ਸਚੁ ਜੁਗਾਦਿ ਸਚੁ ॥	----	آدِ سچُ جُگادِ سچُ --
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥	----	ہےَ بھی سچُ نانک ہوسی بھی سچُ --1--
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥	----	سوچےَ سوچِ ن ہووئی جے سوچی لکھ وار --
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥	----	چُپےَ چُپ ن ہووئی جے لاءِ رہا لِو تار --
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥	----	بھُکھِیا بھُکھ ن اُتری جے بنّنا پُرِییا بھار --
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥	----	سہس سِیاݨپا لکھ ہوہِ ت اِک ن چلےَ نالِ --
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥	----	کِو سچِیارا ہوئیَۓ کِو کُوڑےَ تُٹےَ پالِ --
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥	----	ہُکمِ[1] رجائی[2] چلݨا نانک لِکھِیا نالِ --1-- | [1]حُکمِ- [2]رضائِی-
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥	----	ہُکمی[1] ہوونِ آکار ہُکمُ[2] ن کہِیا جائی -- | [1]حُکمی- [2]حُکمُ-

ہُکمی[1] ہووِن جیء ہُکمِ[2] ملے وڈِیائی -- | حُکمی-[1] حُکمِ-[2]	----	ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ہُکمی[1] اُتمُ نیچُ ہُکمِ[2] لِکھِ دُکھ سُکھ پائیئہِ -- | حُکمی-[1] حُکمِ-[2]	----	ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
اِکنا ہُکمی[1] بکھسیس[2] اِکِ ہُکمی[3] سدا بھوائیئہِ -- | حُکمی-[1] بخشیس-[2] حُکمی-[3]	----	ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ہُکمے[1] اندرِ سبھُ کو باہرِ ہُکم[2] ن کوءِ -- | حُکمے-[1] حُکم-[2]	----	ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
نانک ہُکمے[1] جے بُجھے ت ہئُمے کہے ن کوءِ --2-- | حُکمے-[1]	----	ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
گاوے کو تانُ ہووے کسے تانُ --	----	ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
گاوے کو داتِ جانے نیسانُ[1] -- | نِشانُ-[1]	----	ਗਾਵੈ ਕੋ ਦਾਤਿ ਜਾਣੈ ਨੀਸਾਣੁ ॥
گاوے کو گُنٹ وڈِیائییا چار --	----	ਗਾਵੈ ਕੋ ਗੁਣ ਵਡਿਆਈਆ ਚਾਰ ॥
گاوے کو وِدِیا وِکھمُ ویچارُ --	----	ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
گاوے کو ساجِ کرے تنُ کھیہ --	----	ਗਾਵੈ ਕੋ ਸਾਜਿ ਕਰੇ ਤਨੁ ਖੇਹ ॥
گاوے کو جیء لے پھِرِ دیہ --	----	ਗਾਵੈ ਕੋ ਜੀਅ ਲੈ ਫਿਰਿ ਦੇਹ ॥
گاوے کو جاپے دِسے دُورِ --	----	ਗਾਵੈ ਕੋ ਜਾਪੈ ਦਿਸੈ ਦੂਰਿ ॥
گاوے کو ویکھے ہادرا ہدُورِ[1] -- | حدُورِ-[1]	Page# [2]	ਗਾਵੈ ਕੋ ਵੇਖੈ ਹਾਦਰਾ ਹਦੂਰਿ ॥

کتھنا کتھی ن آوےَ توٹِ ۔۔	----	ਕਥਨਾ ਕਥੀ ਨ ਆਵੈ ਤੋਟਿ ॥
کتھِ کتھِ کتھی کوٹی کوٹِ کوٹِ ۔۔	----	ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
دیدا دے لَیدے تھکِ پاہِ ۔۔	----	ਦੇਦਾ ਦੇ ਲੈਦੇ ਥਕਿ ਪਾਹਿ ॥
جُگا جُگنّترِ کھاہی کھاہِ ۔۔	----	ਜੁਗਾ ਜੁਗੰਤਰਿ ਖਾਹੀ ਖਾਹਿ ॥
ہُکمی[1] ہُکمُ[2] چلاۓ راہُ ۔۔ | [1]حُکمی۔ [2]حُکمُ۔	----	ਹੁਕਮੀ ਹੁਕਮੁ ਚਲਾਏ ਰਾਹੁ ॥
نانک وِگسےَ ویپرواہُ ۔۔3۔۔	----	ਨਾਨਕ ਵਿਗਸੈ ਵੇਪਰਵਾਹੁ ॥੩॥
ساچا ساہِبُ[1] ساچُ ناءِ بھاکھِیا بھاءُ اپارُ ۔۔ | [1]صاحِبُ۔	----	ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
آکھِ منّگھِ دیہِ دیہِ داتِ کرے داتارُ ۔۔	----	ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
پھیرِ کِ اگےَ رکھیۓَ جِتُ دِسےَ دربارُ ۔۔	----	ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
مُہَو کِ بولݨُ بولیۓَ جِتُ سُݨِ دھرے پِیارُ ۔۔	----	ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
انّمرِت ویلا سچُ ناءُ وڈِیائی وِیچارُ ۔۔	----	ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
کرمی آوےَ کپڑا ندری موکھُ دُیارُ ۔۔	----	ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

نانک ایوےَ جانٔیۓ سبھُ آپے سچِیارُ --4--	----	ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
تھاپِیا ن جاءِ کِیتا ن ہوءِ --	----	ਥਾਪਿਆ ਨ ਜਾਇ ਕੀਤਾ ਨ ਹੋਇ ॥
آپے آپ نِرنّجنُ سوءِ --	----	ਆਪੇ ਆਪਿ ਨਿਰੰਜਨੁ ਸੋਇ ॥
جِنِ سیوِیا تِن پائِیا مانُ --	----	ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
نانک گاوِیۓ گُنی نِدھانُ --	----	ਨਾਨਕ ਗਾਵੀਐ ਗੁਣੀ ਨਿਧਾਨੁ ॥
گاوِیۓ سُنِیۓ مَن رکھِیۓ بھاءُ --	----	ਗਾਵੀਐ ਸੁਣੀਐ ਮਨਿ ਰਖੀਐ ਭਾਉ ॥
دُکھُ پرہرِ سُکھُ گھرِ لےَ جاءِ --	----	ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
گُرمُکھِ نادںّ گُرمُکھِ ویدںّ گُرمُکھِ رہِیا سمائی --	----	ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
گُرُ اِیسرُ گُرُ گورکھُ برما گُرُ پاربتی مائی --	----	ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
جے ہءُ جاݨا آکھا ناہی کہݨا کتھنُ ن جائی --	----	ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
گُرا اِک دیہِ بُجھائی --	----	ਗੁਰਾ ਇਕ ਦੇਹਿ ਬੁਝਾਈ ॥
سبھنا جِیا کا اِکُ داتا سو مےَ وِسرِ ن جائی --5--	----	ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
تیرتھِ ناوا جے تِس بھاوا وِݨُ بھاݨے کِ ناءِ کری --	----	ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

جیتی سِرٹھِ اُپائی ویکھا وِنُ کرما کِ ملےَ لئی --	----	ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
متِ وِچ رتن جواہر مانِک جے اِک گُر کی سِکھ سُنڑی --	----	ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
گُرا اِک دیہِ بُجھائی --	----	ਗੁਰਾ ਇਕ ਦੇਹਿ ਬੁਝਾਈ ॥
سبھنا جِیا کا اِکُ داتا سو مےَ وِسرِ ن جائی --6--	----	ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
جے جُگ چارے آرجا ہور دسُونی ہوءِ --	----	ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
نوا کھنڈا وِچ جانیۓ نالِ چلےَ سبھُ کوءِ --	----	ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
چنگا ناءُ رکھاءِ کےَ جسُ کیرتِ جگِ لےءِ --	----	ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
جے تِس ندرِ ن آوئی ت وات ن پُچھےَ کے --	----	ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
کِیٹا اندرِ کیٹُ کرِ دوسی دوسُ دھرے --	----	ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
نانک نِرگنِ گُنُ کرے گُنونتیا گُنُ دے --	----	ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

تیہا کوءِ ن سُجھئی جِ تِس گُنڑ کوءِ کرے --7--	----	ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
سُنِئےَ سِدھ پیر سُرِ ناتھ --	----	ਸੁਣਿਐ ਸਿਧ ਪੀਰ ਸੁਰਿ ਨਾਥ ॥
سُنِئےَ دھرتِ دھول آکاس --	----	ਸੁਣਿਐ ਧਰਤਿ ਧਵਲ ਆਕਾਸ ॥
سُنِئےَ دِیپ لوء پاتال --	----	ਸੁਣਿਐ ਦੀਪ ਲੋਅ ਪਾਤਾਲ ॥
سُنِئےَ پوہِ ن سکےَ کالُ --	----	ਸੁਣਿਐ ਪੋਹਿ ਨ ਸਕੈ ਕਾਲੁ ॥
نانک بھگتا سدا وِگاسُ --	----	ਨਾਨਕ ਭਗਤਾ ਸਦਾ ਵਿਗਾਸੁ ॥
سُنِئےَ دُوکھ پاپ کا ناسُ --8--	----	ਸੁਣਿਐ ਦੂਖ ਪਾਪ ਕਾ ਨਾਸੁ ॥੮॥
سُنِئےَ اِیسرُ برما اِنّدُ --	----	ਸੁਣਿਐ ਈਸਰੁ ਬਰਮਾ ਇੰਦੁ ॥
سُنِئےَ مُکھ سالاہنڑ[1] منّدُ -- | [1]سالاحنڑ-	----	ਸੁਣਿਐ ਮੁਖਿ ਸਾਲਾਹਣ ਮੰਦੁ ॥
سُنِئےَ جوگ جُگتِ تن بھید --	----	ਸੁਣਿਐ ਜੋਗ ਜੁਗਤਿ ਤਨਿ ਭੇਦ ॥
سُنِئےَ ساست سِمرِتِ وید --	----	ਸੁਣਿਐ ਸਾਸਤ ਸਿਮ੍ਰਿਤਿ ਵੇਦ ॥
نانک بھگتا سدا وِگاسُ --	----	ਨਾਨਕ ਭਗਤਾ ਸਦਾ ਵਿਗਾਸੁ ॥
سُنِئےَ دُوکھ پاپ کا ناسُ --9--	Page# [3]	ਸੁਣਿਐ ਦੂਖ ਪਾਪ ਕਾ ਨਾਸੁ ॥੯॥
سُنِئےَ ست سنّتوکھُ گیانُ --	----	ਸੁਣਿਐ ਸਤੁ ਸੰਤੋਖੁ ਗਿਆਨੁ ॥
سُنِئےَ اٹھسٹھِ کا اِسنانُ --	----	ਸੁਣਿਐ ਅਠਸਠਿ ਕਾ ਇਸਨਾਨੁ ॥
سُنِئےَ پڑ پڑ پاوہ مانُ --	----	ਸੁਣਿਐ ਪੜਿ ਪੜਿ ਪਾਵਹਿ ਮਾਨੁ ॥
سُنِئےَ لاگےَ سہجِ دھیانُ --	----	ਸੁਣਿਐ ਲਾਗੈ ਸਹਜਿ ਧਿਆਨੁ ॥
نانک بھگتا سدا وِگاسُ --	----	ਨਾਨਕ ਭਗਤਾ ਸਦਾ ਵਿਗਾਸੁ ॥

سُنِۓ دُوکھ پاپ کا ناسُ --10--	----	ਸੁਣਿਐ ਦੂਖ ਪਾਪ ਕਾ ਨਾਸੁ ॥੧੦॥
سُنِۓ سرا گُنا کے گاہ --	----	ਸੁਣਿਐ ਸਰਾ ਗੁਣਾ ਕੇ ਗਾਹ ॥
سُنِۓ سیکھ پِیر پاتِساہ[1] -- | [1]پاتِشاہ-	----	ਸੁਣਿਐ ਸੇਖ ਪੀਰ ਪਾਤਿਸਾਹ ॥
سُنِۓ انّدھے پاوہِ راہُ --	----	ਸੁਣਿਐ ਅੰਧੇ ਪਾਵਹਿ ਰਾਹੁ ॥
سُنِۓ ہاتھ ہووَے اسگاہُ --	----	ਸੁਣਿਐ ਹਾਥ ਹੋਵੈ ਅਸਗਾਹੁ ॥
نانک بھگتا سدا وِگاسُ --	----	ਨਾਨਕ ਭਗਤਾ ਸਦਾ ਵਿਗਾਸੁ ॥
سُنِۓ دُوکھ پاپ کا ناسُ --11--	----	ਸੁਣਿਐ ਦੂਖ ਪਾਪ ਕਾ ਨਾਸੁ ॥੧੧॥
منّنے کی گتِ کہی ن جاءِ --	----	ਮੰਨੇ ਕੀ ਗਤਿ ਕਹੀ ਨ ਜਾਇ ॥
جے کو کہَے پِچھے پچھُتاءِ --	----	ਜੇ ਕੋ ਕਹੈ ਪਿਛੈ ਪਛੁਤਾਇ ॥
کا گدِ کلم[1] ن لِکھݨہارُ -- | [1]قلم-	----	ਕਾਗਦਿ ਕਲਮ ਨ ਲਿਖਣਹਾਰੁ ॥
منّنے کا بہِ کرنِ وِیچارُ --	----	ਮੰਨੇ ਕਾ ਬਹਿ ਕਰਨਿ ਵੀਚਾਰੁ ॥
اَیسا نامُ نِرنّجنُ ہوءِ --	----	ਐਸਾ ਨਾਮੁ ਨਿਰੰਜਨੁ ਹੋਇ ॥
جے کو منّنِ جاݨَے منِ کوءِ --12--	----	ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
منّنَے سُرتِ ہووَے منِ بُدھِ --	----	ਮੰਨੈ ਸੁਰਤਿ ਹੋਵੈ ਮਨਿ ਬੁਧਿ ॥
منّنَے سگل بھوݨ کی سُدھِ --	----	ਮੰਨੈ ਸਗਲ ਭਵਣ ਕੀ ਸੁਧਿ ॥
منّنَے مُہِ چوٹا نا کھاءِ --	----	ਮੰਨੈ ਮੁਹਿ ਚੋਟਾ ਨਾ ਖਾਇ ॥
منّنَے جم کَے ساتھِ ن جاءِ --	----	ਮੰਨੈ ਜਮ ਕੈ ਸਾਥਿ ਨ ਜਾਇ ॥
اَیسا نامُ نِرنّجنُ ہوءِ --	----	ਐਸਾ ਨਾਮੁ ਨਿਰੰਜਨੁ ਹੋਇ ॥
جے کو منّنِ جاݨَے منِ کوءِ --13--	----	ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

مَنّنے مارگِ ٹھاک ن پاءِ --	----	ਮੰਨੈ ਮਾਰਗਿ ਠਾਕ ਨ ਪਾਇ ॥
مَنّنے پتِ سِءُ پرگٹُ جاءِ --	----	ਮੰਨੈ ਪਤਿ ਸਿਉ ਪਰਗਟੁ ਜਾਇ ॥
مَنّنے مگُ ن چلے پنّتھُ --	----	ਮੰਨੈ ਮਗੁ ਨ ਚਲੈ ਪੰਥੁ ॥
مَنّنے دھرم سیتی سنبنّدھُ --	----	ਮੰਨੈ ਧਰਮ ਸੇਤੀ ਸਨਬੰਧੁ ॥
اَیسا نامُ نِرنّجنُ ہوءِ --	----	ਐਸਾ ਨਾਮੁ ਨਿਰੰਜਨੁ ਹੋਇ ॥
جے کو مَنّنِ جاݨے مَنِ کوءِ --14--	----	ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
مَنّنے پاوہِ موکھُ دُیارُ --	----	ਮੰਨੈ ਪਾਵਹਿ ਮੋਖੁ ਦੁਆਰੁ ॥
مَنّنے پروارے سادھارُ --	----	ਮੰਨੈ ਪਰਵਾਰੈ ਸਾਧਾਰੁ ॥
مَنّنے ترے تارے گُرُ سِکھ --	----	ਮੰਨੈ ਤਰੈ ਤਾਰੇ ਗੁਰੁ ਸਿਖ ॥
مَنّنے نانک بھوہِ ن بِھکھ --	----	ਮੰਨੈ ਨਾਨਕ ਭਵਹਿ ਨ ਭਿਖ ॥
اَیسا نامُ نِرنّجنُ ہوءِ --	----	ਐਸਾ ਨਾਮੁ ਨਿਰੰਜਨੁ ਹੋਇ ॥
جے کو مَنّنِ جاݨے مَنِ کوءِ --15--	----	ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
پنّچ پرواݨ پنّچ پردھانُ --	----	ਪੰਚ ਪਰਵਾਣ ਪੰਚ ਪਰਧਾਨੁ ॥
پنّچے پاوہِ درگہِ مانُ --	----	ਪੰਚੇ ਪਾਵਹਿ ਦਰਗਹਿ ਮਾਨੁ ॥
پنّچے سوہہِ درِ راجانُ --	----	ਪੰਚੇ ਸੋਹਹਿ ਦਰਿ ਰਾਜਾਨੁ ॥
پنّچا کا گُرُ ایکُ دھِیانُ --	----	ਪੰਚਾ ਕਾ ਗੁਰੁ ਏਕੁ ਧਿਆਨੁ ॥
جے کو کہے کرے وِیچارُ --	----	ਜੇ ਕੋ ਕਹੈ ਕਰੈ ਵੀਚਾਰੁ ॥
[1]شُمارُ- | کرتے کے کرݨے ناہی سُمارُ[1] --	----	ਕਰਤੇ ਕੈ ਕਰਣੈ ਨਾਹੀ ਸੁਮਾਰੁ ॥
دھَولُ دھرمُ دئِیا کا پُوتُ --	----	ਧੌਲੁ ਧਰਮੁ ਦਇਆ ਕਾ ਪੂਤੁ ॥

	سنّتوکھُ تھاپ رکھیا جِن سُوتِ --	----	ਸੰਤੋਖੁ ਥਾਪਿ ਰਖਿਆ ਜਿਨਿ ਸੁਤਿ ॥
	جے کو بُجھے ہووے سچیارُ --	----	ਜੇ ਕੋ ਬੁਝੈ ਹੋਵੈ ਸਚਿਆਰੁ ॥
	دھولے اُپر کیتا بھارُ --	----	ਧਵਲੈ ਉਪਰਿ ਕੇਤਾ ਭਾਰੁ ॥
	دھرتی ہورُ پرے ہورُ ہورُ --	----	ਧਰਤੀ ਹੋਰੁ ਪਰੈ ਹੋਰੁ ਹੋਰੁ ॥
[1]زورُ-	تِس تے بھارُ تلے کوݨُ جورُ[1] --	----	ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
[1]ذاتِ-	جیء جاتِ[1] رنگا کے ناو --	----	ਜੀਅ ਜਾਤਿ ਰੰਗਾ ਕੇ ਨਾਵ ॥
[1]قلام-	سبھنا لِکھیا وُڑی کلام[1] --	----	ਸਭਨਾ ਲਿਖਿਆ ਵੁੜੀ ਕਲਾਮ ॥
	ایہُ لیکھا لِکھ جاݨے کوءِ --	----	ਏਹੁ ਲੇਖਾ ਲਿਖਿ ਜਾਣੈ ਕੋਇ ॥
	لیکھا لِکھیا کیتا ہوءِ --	----	ਲੇਖਾ ਲਿਖਿਆ ਕੇਤਾ ਹੋਇ ॥
	کیتا تاݨُ سُیالِہُ رُوپُ --	----	ਕੇਤਾ ਤਾਣੁ ਸੁਆਲਿਹੁ ਰੂਪੁ ॥
	کیتی داتِ جاݨے کَوݨُ کُوتُ --	----	ਕੇਤੀ ਦਾਤਿ ਜਾਣੈ ਕੌਣੁ ਕੂਤੁ ॥
	کیتا پساءُ ایکو کواءُ --	----	ਕੀਤਾ ਪਸਾਉ ਏਕੋ ਕਵਾਉ ॥
	تِس تے ہوئے لکھ دریاءُ --	----	ਤਿਸ ਤੇ ਹੋਏ ਲਖ ਦਰੀਆਉ ॥
[1]قُدرتِ-	کُدرتِ[1] کوݨُ کہا وِیچارُ --	----	ਕੁਦਰਤਿ ਕਵਣ ਕਹਾ ਵੀਚਾਰੁ ॥
	وارِیا ن جاوا ایک وار --	----	ਵਾਰਿਆ ਨ ਜਾਵਾ ਏਕ ਵਾਰ ॥
	جو تُدھ بھاوے سائی بھلی کار --	----	ਜੋ ਤੁਧੁ ਭਾਵੈ ਸਾਈ ਭਲੀ ਕਾਰ ॥
	تُو سدا سلامتِ نِرنّکار --16--	----	ਤੂ ਸਦਾ ਸਲਾਮਤਿ ਨਿਰੰਕਾਰ ॥੧੬॥
	اسنّکھ جپ اسنّکھ بھاءُ --	----	ਅਸੰਖ ਜਪ ਅਸੰਖ ਭਾਉ ॥
	اسنّکھ پُوجا اسنّکھ تپ تاءُ --	----	ਅਸੰਖ ਪੂਜਾ ਅਸੰਖ ਤਪ ਤਾਉ ॥

	اسنّکھ گرنّتھ مُکھِ وید پاٹھ --	----	ਅਸੰਖ ਗਰੰਥ ਮੁਖਿ ਵੇਦ ਪਾਠ ॥
	اسنّکھ جوگ منِ رہہِ اُداس --	----	ਅਸੰਖ ਜੋਗ ਮਨਿ ਰਹਹਿ ਉਦਾਸ ॥
	اسنّکھ بھگت گُݨ گیان وِیچار --	Page# [4]	ਅਸੰਖ ਭਗਤ ਗੁਣ ਗਿਆਨ ਵੀਚਾਰ ॥
	اسنّکھ ستی اسنّکھ داتار --	----	ਅਸੰਖ ਸਤੀ ਅਸੰਖ ਦਾਤਾਰ ॥
	اسنّکھ سُور مُہ بھکھ سار --	----	ਅਸੰਖ ਸੂਰ ਮੁਹ ਭਖ ਸਾਰ ॥
	اسنّکھ مونِ لِو لاءِ تار --	----	ਅਸੰਖ ਮੋਨਿ ਲਿਵ ਲਾਇ ਤਾਰ ॥
[1]قُدرتِ-	کُدرتِ[1] کوݨ کہا وِیچارُ --	----	ਕੁਦਰਤਿ ਕਵਣ ਕਹਾ ਵੀਚਾਰੁ ॥
	وارِیا ن جاوا ایک وار --	----	ਵਾਰਿਆ ਨ ਜਾਵਾ ਏਕ ਵਾਰ ॥
	جو تُدھُ بھاوےَ سائی بھلی کار --	----	ਜੋ ਤੁਧੁ ਭਾਵੈ ਸਾਈ ਭਲੀ ਕਾਰ ॥
	تُو سدا سلامتِ نِرنّکار --17--	----	ਤੂ ਸਦਾ ਸਲਾਮਤਿ ਨਿਰੰਕਾਰ ॥੧੭॥
	اسنّکھ مُورکھ انّدھ گھور --	----	ਅਸੰਖ ਮੂਰਖ ਅੰਧ ਘੋਰ ॥
[1]حرامکھور-	اسنّکھ چور ہرامکھور[1] --	----	ਅਸੰਖ ਚੋਰ ਹਰਾਮਖੋਰ ॥
[1]زور-	اسنّکھ امر کرِ جاہِ جور[1] --	----	ਅਸੰਖ ਅਮਰ ਕਰਿ ਜਾਹਿ ਜੋਰ ॥
	اسنّکھ گلوڈھ ہِتیا کماہِ --	----	ਅਸੰਖ ਗਲਵਢ ਹਤਿਆ ਕਮਾਹਿ ॥
	اسنّکھ پاپی پاپُ کرِ جاہِ --	----	ਅਸੰਖ ਪਾਪੀ ਪਾਪੁ ਕਰਿ ਜਾਹਿ ॥
	اسنّکھ کُوڑِیار کُوڑے پھِراہِ --	----	ਅਸੰਖ ਕੂੜਿਆਰ ਕੂੜੇ ਫਿਰਾਹਿ ॥
	اسنّکھ ملیچھ ملُ بھکھِ کھاہِ --	----	ਅਸੰਖ ਮਲੇਛ ਮਲੁ ਭਖਿ ਖਾਹਿ ॥
	اسنّکھ نِنّدک سِرِ کرہِ بھارُ --	----	ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
	نانکُ نیچُ کہےَ وِیچارُ --	----	ਨਾਨਕੁ ਨੀਚੁ ਕਹੈ ਵੀਚਾਰੁ ॥

وارِیا ن جاوا ایک وار --	----	ਵਾਰਿਆ ਨ ਜਾਵਾ ਏਕ ਵਾਰ ॥
جو تُدھ بھاوے سائی بھلی کار --	----	ਜੋ ਤੁਧੁ ਭਾਵੈ ਸਾਈ ਭਲੀ ਕਾਰ ॥
تُو سدا سلامتِ نِرنّکار --18--	----	ਤੂ ਸਦਾ ਸਲਾਮਤਿ ਨਿਰੰਕਾਰ ॥੧੮॥
اسنّکھ ناو اسنّکھ تھاو --	----	ਅਸੰਖ ਨਾਵ ਅਸੰਖ ਥਾਵ ॥
اگنّم اگنّم اسنّکھ لوء --	----	ਅਗੰਮ ਅਗੰਮ ਅਸੰਖ ਲੋਅ ॥
اسنّکھ کہہِ سِرِ بھارُ ہوءِ --	----	ਅਸੰਖ ਕਹਹਿ ਸਿਰਿ ਭਾਰੁ ਹੋਇ ॥
اکھری نامُ اکھری سالاہ[1] -- | [1]سالاح-	----	ਅਖਰੀ ਨਾਮੁ ਅਖਰੀ ਸਾਲਾਹ ॥
اکھری گِیانُ گِیت گُنْ گاہ --	----	ਅਖਰੀ ਗਿਆਨੁ ਗੀਤ ਗੁਣ ਗਾਹ ॥
اکھری لِکھنْ بولنْ بانْ --	----	ਅਖਰੀ ਲਿਖਣੁ ਬੋਲਣੁ ਬਾਣਿ ॥
اکھرا سِرِ سنّجوگُ وکھانْ --	----	ਅਖਰਾ ਸਿਰਿ ਸੰਜੋਗੁ ਵਖਾਣਿ ॥
جِنِ ایہِ لِکھے تِسُ سِرِ ناہِ --	----	ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
جِو پھُرمائے[1] تِو تِو پاہِ -- | [1]فُرمائے-	----	ਜਿਵ ਫੁਰਮਾਏ ਤਿਵ ਤਿਵ ਪਾਹਿ ॥
جیتا کِیتا تیتا ناءُ --	----	ਜੇਤਾ ਕੀਤਾ ਤੇਤਾ ਨਾਉ ॥
وِنْ ناوے ناہی کو تھاءُ --	----	ਵਿਣੁ ਨਾਵੈ ਨਾਹੀ ਕੋ ਥਾਉ ॥
کُدرتِ[1] کونْ کہا وِیچارُ -- | [1]قُدرتِ-	----	ਕੁਦਰਤਿ ਕਵਣ ਕਹਾ ਵੀਚਾਰੁ ॥
وارِیا ن جاوا ایک وار --	----	ਵਾਰਿਆ ਨ ਜਾਵਾ ਏਕ ਵਾਰ ॥
جو تُدھ بھاوے سائی بھلی کار --	----	ਜੋ ਤੁਧੁ ਭਾਵੈ ਸਾਈ ਭਲੀ ਕਾਰ ॥
تُو سدا سلامتِ نِرنّکار --19--	----	ਤੂ ਸਦਾ ਸਲਾਮਤਿ ਨਿਰੰਕਾਰ ॥੧੯॥
بھرِیئے ہتھُ پیَرُ تنُ دیہ --	----	ਭਰੀਐ ਹਥੁ ਪੈਰੁ ਤਨੁ ਦੇਹ ॥

پاݨی دھوتےَ اُترسُ کھیہ -- ---- ਪਾਣੀ ਧੋਤੈ ਉਤਰਸੁ ਖੇਹ ॥

مُوت پلِیتی کپڑُ ہوءِ -- ---- ਮੂਤ ਪਲੀਤੀ ਕਪੜੁ ਹੋਇ ॥

دے سابُوݨُ[1] لئِیئےَ اوہُ دھوءِ -- (1 صابُوݨُ-) ---- ਦੇ ਸਾਬੂਣੁ ਲਈਐ ਓਹੁ ਧੋਇ ॥

بھرِیئےَ متِ پاپا کےَ سنّگِ -- ---- ਭਰੀਐ ਮਤਿ ਪਾਪਾ ਕੈ ਸੰਗਿ ॥

اوہُ دھوپےَ ناوےَ کےَ رنّگِ -- ---- ਓਹੁ ਧੋਪੈ ਨਾਵੈ ਕੈ ਰੰਗਿ ॥

پُنّنی پاپی آکھݨُ ناہِ -- ---- ਪੁੰਨੀ ਪਾਪੀ ਆਖਣੁ ਨਾਹਿ ॥

کرِ کرِ کرݨا لِکھِ لےَ جاہُ -- ---- ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

آپے بِیجِ آپے ہی کھاہُ -- ---- ਆਪੇ ਬੀਜਿ ਆਪੇ ਹੀ ਖਾਹੁ ॥

نانک ہُکمی[1] آوہُ جاہُ --20-- (1 حُکمی-) ---- ਨਾਨਕ ਹੁਕਮੀ ਆਵਹੁ ਜਾਹੁ ॥੨੦॥

تِیرتھُ تپُ دئِیا دتُ دانُ -- ---- ਤੀਰਥੁ ਤਪੁ ਦਇਆ ਦਤੁ ਦਾਨੁ ॥

جے کو پاوےَ تِل کا مانُ -- ---- ਜੇ ਕੋ ਪਾਵੈ ਤਿਲ ਕਾ ਮਾਨੁ ॥

سُݨِیا منّنِیا
منِ کِیتا بھاءُ -- ---- ਸੁਣਿਆ ਮੰਨਿਆ
ਮਨਿ ਕੀਤਾ ਭਾਉ ॥

انّترگتِ تِیرتھِ ملِ ناءُ -- ---- ਅੰਤਰਗਤਿ ਤੀਰਥਿ ਮਲਿ ਨਾਉ ॥

سبھِ گُݨ تیرے مےَ ناہی کوءِ -- ---- ਸਭਿ ਗੁਣ ਤੇਰੇ ਮੈ ਨਾਹੀ ਕੋਇ ॥

وِݨُ گُݨ کیتے بھگتِ ن ہوءِ -- ---- ਵਿਣੁ ਗੁਣ ਕੀਤੇ ਭਗਤਿ ਨ ਹੋਇ ॥

سُئستِ آتھِ باݨی برماءُ -- ---- ਸੁਅਸਤਿ ਆਥਿ ਬਾਣੀ ਬਰਮਾਉ ॥

ستِ سُہاݨُ سدا منِ چاءُ -- ---- ਸਤਿ ਸੁਹਾਣੁ ਸਦਾ ਮਨਿ ਚਾਉ ॥

کوݨُ سُ ویلا وکھتُ کوݨُ
کوݨ تھِتِ کوݨُ وارُ ۔۔

ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰੁ ॥

کوݨِ سِ رُتی ماہُ کوݨُ
جِتُ ہوِیا آکارُ ۔۔

ਕਵਣਿ ਸਿ ਰੁਤੀ ਮਾਹੁ ਕਵਣੁ
ਜਿਤੁ ਹੋਆ ਆਕਾਰੁ ॥

ویل ن پائِیا پنّڈتی
جِ ہووےَ لیکھُ پُراݨُ ۔۔

ਵੇਲ ਨ ਪਾਈਆ ਪੰਡਤੀ
ਜਿ ਹੋਵੈ ਲੇਖੁ ਪੁਰਾਣੁ ॥

وکھتُ ن پائِئو کادِییا[1]
جِ لِکھنِ لیکھُ کُراݨُ[2] ۔۔ | [1]قادِییا۔ [2]قُراݨُ۔

ਵਖਤੁ ਨ ਪਾਇਓ ਕਾਦੀਆ
ਜਿ ਲਿਖਨਿ ਲੇਖੁ ਕੁਰਾਣੁ ॥

تھِتِ وارُ نا جوِگی جاݨےَ
رُتِ ماہُ نا کوِئی ۔۔

ਥਿਤਿ ਵਾਰੁ ਨਾ ਜੋਗੀ ਜਾਣੈ
ਰੁਤਿ ਮਾਹੁ ਨਾ ਕੋਈ ॥

جا کرتا سِرٹھی کءُ ساجے
آپے جاݨےَ سوِئی ۔۔

ਜਾ ਕਰਤਾ ਸਿਰਠੀ ਕਉ ਸਾਜੇ
ਆਪੇ ਜਾਣੈ ਸੋਈ ॥

کِو کرِ آکھا کِو سالاہی[1]
کِءُ ورنی کِو جاݨا ۔۔ | [1]سالاحی۔

ਕਿਵ ਕਰਿ ਆਖਾ ਕਿਵ ਸਾਲਾਹੀ
ਕਿਉ ਵਰਨੀ ਕਿਵ ਜਾਣਾ ॥

نانک آکھݨِ سبھُ کو آکھےَ
اِک دُو اِکُ سِیاݨا ۔۔
Page# [5]
ਨਾਨਕ ਆਖਣਿ ਸਭੁ ਕੋ ਆਖੈ
ਇਕ ਦੂ ਇਕੁ ਸਿਆਣਾ ॥

وڈا ساہِبُ[1] وڈی نائی
کِیتا جا کا ہووےَ ۔۔ | [1]صاحِبُ۔

ਵਡਾ ਸਾਹਿਬੁ ਵਡੀ ਨਾਈ
ਕੀਤਾ ਜਾ ਕਾ ਹੋਵੈ ॥

نانکؔ جے کو آپو جانڑَے اگے گِئیا ن سوہے --21--	----	ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
پاتالا پاتال لکھ آگاسا آگاس --	----	ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
اوڑک اوڑک بھالِ تھکے وید کہن اِک وات --	----	ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
سہس اٹھارہ کہنِ کتیبا اسُلو[1] اِکُ دھاتُ -- | [1]اصُلو-	----	ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
لیکھا ہوءِ ت لِکھیئَ لکھے ہوءِ وِنٹاسُ --	----	ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
نانکؔ وڈا آکھیئَ آپے جانڑَے آپُ --22--	----	ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
سالاہی[1] سالاہِ[2] ایتی سُرتِ ن پائِیا -- | [1]سالاحی- [2]سالاحِ-	----	ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ندِییا اتے واہ پوہِ سمُنّدِ ن جائِنٹئہِ --	----	ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
سمُنّد ساہ سُلتان[1] گِرہا سیتی مالُ دھنُ -- | [1]سُلطان-	----	ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥

	کِیڑی تُلِ ن ہووݨی	----	ਕੀੜੀ ਤੁਲਿ ਨ ਹੋਵਨੀ
	جے تِسُ منہُ ن وِیسرہِ --23--		ਜੇ ਤਿਸੁ ਮਨਹੁ ਨ ਵੀਸਰਹਿ ॥੨੩॥
[1]صِفتی-	انّتُ ن سِپھتی[1] کہݨِ ن انّتُ --	----	ਅੰਤੁ ਨ ਸਿਫਤੀ ਕਹਣਿ ਨ ਅੰਤੁ ॥
	انّتُ ن کرݨےَ دیݨِ ن انّتُ --	----	ਅੰਤੁ ਨ ਕਰਣੈ ਦੇਣਿ ਨ ਅੰਤੁ ॥
	انّتُ ن ویکھݨِ سُݨݨِ ن انّتُ --	----	ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
	انّتُ ن جاپےَ کِیا مںِ منّتُ --	----	ਅੰਤੁ ਨ ਜਾਪੈ ਕਿਆ ਮਨਿ ਮੰਤੁ ॥
	انّتُ ن جاپےَ کِیتا آکارُ --	----	ਅੰਤੁ ਨ ਜਾਪੈ ਕੀਤਾ ਆਕਾਰੁ ॥
	انّتُ ن جاپےَ پاراوارُ --	----	ਅੰਤੁ ਨ ਜਾਪੈ ਪਾਰਾਵਾਰੁ ॥
	انّت کارݨِ کیتے بِللاہِ --	----	ਅੰਤ ਕਾਰਣਿ ਕੇਤੇ ਬਿਲਲਾਹਿ ॥
	تا کے انّت ن پاۓ جاہِ --	----	ਤਾ ਕੇ ਅੰਤ ਨ ਪਾਏ ਜਾਹਿ ॥
	ایہُ انّتُ ن جاݨےَ کوءِ --	----	ਏਹੁ ਅੰਤੁ ਨ ਜਾਣੈ ਕੋਇ ॥
	بہُتا کہِیۓَ بہُتا ہوءِ --	----	ਬਹੁਤਾ ਕਹੀਐ ਬਹੁਤਾ ਹੋਇ ॥
[1]صاحِبُ-	وڈا ساہِبُ[1] اُوچا تھاءُ --	----	ਵਡਾ ਸਾਹਿਬੁ ਊਚਾ ਥਾਉ ॥
	اُوچے اُوپرِ اُوچا ناءُ --	----	ਊਚੇ ਊਪਰਿ ਊਚਾ ਨਾਉ ॥
	ایوڈُ اُوچا ہووےَ کوءِ --	----	ਏਵਡੁ ਊਚਾ ਹੋਵੈ ਕੋਇ ॥
	تِسُ اُوچے کءُ جاݨےَ سوءِ --	----	ਤਿਸੁ ਊਚੇ ਕਉ ਜਾਣੈ ਸੋਇ ॥
	جیوڈُ آپِ جاݨےَ آپِ آپِ --	----	ਜੇਵਡੁ ਆਪਿ ਜਾਣੈ ਆਪਿ ਆਪਿ ॥
	نانک ندری کرمی داتِ --24--	----	ਨਾਨਕ ਨਦਰੀ ਕਰਮੀ ਦਾਤਿ ॥੨੪॥
	بہُتا کرمُ لِکھِیا نا جاءِ --	----	ਬਹੁਤਾ ਕਰਮੁ ਲਿਖਿਆ ਨਾ ਜਾਇ ॥

Shahmukhi	Note		Gurmukhi
وڈا داتا تِلُ ن تماءِ[1] --	[1]طماعِ-	----	ਵਡਾ ਦਾਤਾ ਤਿਲੁ ਨ ਤਮਾਇ ॥
کیتے منّگہِ جودھ اپار --		----	ਕੇਤੇ ਮੰਗਹਿ ਜੋਧ ਅਪਾਰ ॥
کیِتیا گنٹت نہی وِیچارُ --		----	ਕੇਤਿਆ ਗਣਤ ਨਹੀ ਵੀਚਾਰੁ ॥
کیتے کھپِ ٹُٹہِ ویکار --		----	ਕੇਤੇ ਖਪਿ ਤੁਟਹਿ ਵੇਕਾਰ ॥
کیتے لےَ لےَ مُکرُ پاہِ --		----	ਕੇਤੇ ਲੈ ਲੈ ਮੁਕਰੁ ਪਾਹਿ ॥
کیتے مُورکھ کھاہی کھاہِ --		----	ਕੇਤੇ ਮੂਰਖ ਖਾਹੀ ਖਾਹਿ ॥
کیِتیا دُوکھ بھُوکھ سد مار --		----	ਕੇਤਿਆ ਦੂਖ ਭੂਖ ਸਦ ਮਾਰ ॥
ایہِ بھِ داتِ تیری داتار --		----	ਏਹਿ ਭਿ ਦਾਤਿ ਤੇਰੀ ਦਾਤਾਰ ॥
بنّدِ کھلاسی[1] بھاݨےَ ہوءِ --	[1]خلاسی-	----	ਬੰਦਿ ਖਲਾਸੀ ਭਾਣੈ ਹੋਇ ॥
ہورُ آکھِ ن سکےَ کوءِ --		----	ਹੋਰੁ ਆਖਿ ਨ ਸਕੈ ਕੋਇ ॥
جے کو کھائِکُ آکھݨِ پاءِ --		----	ਜੇ ਕੋ ਖਾਇਕੁ ਆਖਣਿ ਪਾਇ ॥
اوہُ جاݨےَ جیتِیا مُہِ کھاءِ --		----	ਓਹੁ ਜਾਣੈ ਜੇਤੀਆ ਮੁਹਿ ਖਾਇ ॥
آپے جاݨےَ آپے دےءِ --		----	ਆਪੇ ਜਾਣੈ ਆਪੇ ਦੇਇ ॥
آکھِ سِ بھِ کیئی کےءِ --		----	ਆਖਹਿ ਸਿ ਭਿ ਕੇਈ ਕੇਇ ॥
جِس نو بکھسے[1] سِپھتِ[2] سالاہ[3] --	[1]بخشے- [2]صِفتِ- [3]سالاح-	----	ਜਿਸ ਨੋ ਬਖਸੇ ਸਿਫਤਿ ਸਾਲਾਹ ॥
نانک پاتِساہی[1] پاتِساہُ[2] --25--	[1]پاتِشاہی- [2]پاتِشاہُ-	----	ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
اُمل گُݨ اُمل واپار --		----	ਅਮੁਲ ਗੁਣ ਅਮੁਲ ਵਾਪਾਰ ॥
اُمل واپارِیۓ اُمل بھنّڈار --		----	ਅਮੁਲ ਵਾਪਾਰੀਏ ਅਮੁਲ ਭੰਡਾਰ ॥

اُمُل آوِہ اُمُل لےَ جاہِ --	----	ਅਮੁਲ ਆਵਹਿ ਅਮੁਲ ਲੈ ਜਾਹਿ ॥
اُمُل بھاءِ اُملا سماہِ --	----	ਅਮੁਲ ਭਾਇ ਅਮੁਲਾ ਸਮਾਹਿ ॥
اُمُلُ دھرمُ اُمُلُ دِیباݨُ --	----	ਅਮੁਲੁ ਧਰਮੁ ਅਮੁਲੁ ਦੀਬਾਣੁ ॥
اُمُلُ تُلُ اُمُلُ پرواݨُ --	----	ਅਮੁਲੁ ਤੁਲੁ ਅਮੁਲੁ ਪਰਵਾਣੁ ॥
اُمُلُ بکھسِیس[1] اُمُلُ نِیساݨُ[2] -- | [1]بخشِیس- [2]نِیشاݨُ-	----	ਅਮੁਲੁ ਬਖਸੀਸ ਅਮੁਲੁ ਨੀਸਾਣੁ ॥
اُمُلُ کرمُ اُمُلُ پھُرماݨُ[1] -- | [1]فُرماݨُ-	----	ਅਮੁਲੁ ਕਰਮੁ ਅਮੁਲੁ ਫੁਰਮਾਣੁ ॥
اُملو اُمُلُ آکھِیا ن جاءِ --	----	ਅਮੁਲੋ ਅਮੁਲੁ ਆਖਿਆ ਨ ਜਾਇ ॥
آکھِ آکھِ رہے لِو لاءِ --	----	ਆਖਿ ਆਖਿ ਰਹੇ ਲਿਵ ਲਾਇ ॥
آکھِ وید پاٹھ پُراݨ --	----	ਆਖਹਿ ਵੇਦ ਪਾਠ ਪੁਰਾਣ ॥
آکھِ پڑے کرہِ وکھِیاݨ --	----	ਆਖਹਿ ਪੜੇ ਕਰਹਿ ਵਖਿਆਣ ॥
آکھِ برمے آکھِ اِنّد --	----	ਆਖਹਿ ਬਰਮੇ ਆਖਹਿ ਇੰਦ ॥
آکھِ گوپی تےَ گووِنّد --	Page# [6]	ਆਖਹਿ ਗੋਪੀ ਤੈ ਗੋਵਿੰਦ ॥
آکھِ اِیسر آکھِ سِدھ --	----	ਆਖਹਿ ਈਸਰ ਆਖਹਿ ਸਿਧ ॥
آکھِ کیتے کیتے بُدھ --	----	ਆਖਹਿ ਕੇਤੇ ਕੀਤੇ ਬੁਧ ॥
آکھِ دانو آکھِ دیو --	----	ਆਖਹਿ ਦਾਨਵ ਆਖਹਿ ਦੇਵ ॥
آکھِ سُرِ نر مُنِ جن سیو --	----	ਆਖਹਿ ਸੁਰਿ ਨਰ ਮੁਨਿ ਜਨ ਸੇਵ ॥
کیتے آکھِ آکھݨِ پاہِ --	----	ਕੇਤੇ ਆਖਹਿ ਆਖਣਿ ਪਾਹਿ ॥
کیتے کہِ کہِ اُٹھِ اُٹھِ جاہِ --	----	ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
اےتے کیتے ہورِ کریہِ --	----	ਏਤੇ ਕੀਤੇ ਹੋਰਿ ਕਰੇਹਿ ॥

تا آکھِ ن سکہِ کیئی کےءِ --	----	ਤਾ ਆਖਿ ਨ ਸਕਹਿ ਕੇਈ ਕੇਇ ॥
جیوڈُ بھاوےَ تیوڈُ ہوءِ --	----	ਜੇਵਡੁ ਭਾਵੈ ਤੇਵਡੁ ਹੋਇ ॥
نانک جانڑےَ ساچا سوءِ --	----	ਨਾਨਕ ਜਾਣੈ ਸਾਚਾ ਸੋਇ ॥
جے کوُ آکھےَ بوُلوِگاڑُ --	----	ਜੇ ਕੋ ਆਖੈ ਬੋਲੁਵਿਗਾੜੁ ॥
تا لِکھیئےَ سِرِ گاوارا گاوارُ --26--	----	ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
سوُ درُ کیہا سوُ گھرُ کیہا جِتُ بہِ سرب سمالے --	----	ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
واجے ناد انیک اسنّکھا کیتے واوڑنہارے --	----	ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
کیتے راگ پری سِءُ کہیئنِ کیتے گاوڑنہارے --	----	ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
گاوِہ تُہنوُ پئُڑُ پاڑنی بَیسنّترُ گاوےَ راجا دھرمُ دُیارے --	----	ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
گاوِہ چِتُ گُپتُ لِکھِ جاڑنہِ لِکھِ لِکھِ دھرمُ وِیچارے --	----	ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
گاوِہ اِیسرُ برما دیوی سوہنِ سدا سوارے --	----	ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
گاوِہ انّد اِداسڑنِ بَیٹھے دیوِتیا درِ نالے --	----	ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

گاوِہ سِدھ سمادھی انّدرِ
گاوںِ سادھ وِچارے ۔۔

ਗਾਵਹਿ ਸਿਧ ਸਮਾਧੀ ਅੰਦਰਿ
ਗਾਵਨਿ ਸਾਧ ਵਿਚਾਰੇ ॥

گاوںِ جتی ستی سنّتوکھی
گاوِہ وِیر کرارے ۔۔

ਗਾਵਨਿ ਜਤੀ ਸਤੀ ਸੰਤੋਖੀ
ਗਾਵਹਿ ਵੀਰ ਕਰਾਰੇ ॥

گاوںِ پنّڈِت پڑنِ رکھیسر
جُگُ جُگُ ویدا نالے ۔۔

ਗਾਵਨਿ ਪੰਡਿਤ ਪੜਨਿ ਰਖੀਸਰ
ਜੁਗੁ ਜੁਗੁ ਵੇਦਾ ਨਾਲੇ ॥

گاوِہ موہݨیِیا منُ موہنِ
سُرگا مچھ پئِیالے ۔۔

ਗਾਵਹਿ ਮੋਹਣੀਆ ਮਨੁ ਮੋਹਨਿ
ਸੁਰਗਾ ਮਛ ਪਇਆਲੇ ॥

گاوںِ رتن اُپائے تیرے
اٹھسٹھِ تِیرتھ نالے ۔۔

ਗਾਵਨਿ ਰਤਨ ਉਪਾਏ ਤੇਰੇ
ਅਠਸਠਿ ਤੀਰਥ ਨਾਲੇ ॥

گاوِہ جودھ مہابل سُورا
گاوِہ کھاݨی چارے ۔۔

ਗਾਵਹਿ ਜੋਧ ਮਹਾਬਲ ਸੂਰਾ
ਗਾਵਹਿ ਖਾਣੀ ਚਾਰੇ ॥

گاوِہ کھنّڈ منّڈل وربھنّڈا
کرِ کرِ رکھے دھارے ۔۔

ਗਾਵਹਿ ਖੰਡ ਮੰਡਲ ਵਰਭੰਡਾ
ਕਰਿ ਕਰਿ ਰਖੇ ਧਾਰੇ ॥

سیئی تُدھنو گاوِہ جو تُدھُ بھاوںِ
رتے تیرے بھگت رسالے ۔۔

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ
ਰਤੇ ਤੇਰੇ ਭਗਤ ਰਸਾਲੇ ॥

ہورِ کیتے گاوںِ سے مےَ چِتِ ن آوںِ
نانکُ کِیا وِیچارے ۔۔

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ
ਨਾਨਕੁ ਕਿਆ ਵੀਚਾਰੇ ॥

سوئی سوئی سدا سچُ ساہِبُ[1] ساچا ساچی نائی ـ ـ | [1]صاحِبُ۔	ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ہےَ بھی ہوسی جاءِ ن جاسی رچنا جِن رچائی ـ ـ	ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
رنّگی رنّگی بھاتی کرِ کرِ جِنسی مائِیا جِن اُپائی ـ ـ	ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
کرِ کرِ وکھےَ کِیتا آپݨا جِو تِس دی وڈِیائی ـ ـ	ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
جو تِسُ بھاوےَ سوئی کرسی ہُکمُ[1] ن کرݨا جائی ـ ـ | [1]حُکمُ۔	ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
سو پاتِساہُ[1] ساہا پاتِساہِبُ[2] نانکُ رہݨُ رجائی[3] ـ ـ 27 ـ ـ | [1]پاتِشاہُ۔ [2]پاتِشاہِبُ۔ [3]رضائِی۔	ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
مُنّدا سنّتوکھُ سرمُ پتُ جھولی دھِیان کی کرہِ بِبھُوتِ ـ ـ	ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
کھِنّتھا کالُ کُیاری کائِیا جُگتِ ڈنّڈا پرتِیتِ ـ ـ	ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
آئی پنّتھی سگل جماتی[1] منِ جیتےَ جگُ جِیتُ ـ ـ | [1]جماطی۔	ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
آدیسُ تسےَ آدیسُ ـ ـ	ਆਦੇਸੁ ਤਿਸੈ ਆਦੇਸੁ ॥

آدِ اَنیلُ انادِ اناہتِ جُگُ جُگُ ایکو ویسُ ــ28ــ	----	ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
بھُگتِ گیانُ دئِیا بھنڈّارݨِ گھٹِ گھٹِ واجہِ ناد ــ	----	ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
آپِ ناتھُ ناتھی سبھ جا کی رِدھِ سِدھِ اورا ساد ــ	----	ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
سنّجوگُ وِجوگُ دُءِ کار چلاوہِ لیکھے آوہِ بھاگ ــ	----	ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
آدیسُ تسےَ آدیسُ ــ	Page# [7]	ਆਦੇਸੁ ਤਿਸੈ ਆਦੇਸੁ ॥
آدِ اَنیلُ انادِ اناہتِ جُگُ جُگُ ایکو ویسُ ــ29ــ	----	ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
ایکا مائی جُگتِ وِیائی تِنِ چیلے پرواݨُ ــ	----	ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
اِکُ سنّساری اِکُ بھنڈّاری اِکُ لاۓ دِیباݨُ ــ	----	ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
جِو تِسُ بھاوےَ تِوےَ چلاوے جِو ہووےَ پھُرماݨُ[1] ــ | [1] فُرماݨُ۔	----	ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
اوہُ ویکھےَ اونا ندرِ ن آوےَ بہُتا ایہُ وِڈاݨُ ــ	----	ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

آدیسُ تسےَ آدیسُ ـــ	----	ਆਦੇਸੁ ਤਿਸੈ ਆਦੇਸੁ ॥
آدِ انیلُ انادِ اناہتِ جُگُ جُگُ ایکو ویسُ ـــ30ـــ	----	ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
آسنُ لوءِ لوءِ بھنّڈار ـــ	----	ਆਸਣੁ ਲੋਇ ਲੋਇ ਭੰਡਾਰ ॥
جو کِچھُ پائِیا سُ ایکا وار ـــ	----	ਜੋ ਕਿਛੁ ਪਾਇਆ ਸੁ ਏਕਾ ਵਾਰ ॥
کرِ کرِ وکھےَ سِرجنہارُ ـــ	----	ਕਰਿ ਕਰਿ ਵੇਖੈ ਸਿਰਜਣਹਾਰੁ ॥
نانک سچے کی ساچی کار ـــ	----	ਨਾਨਕ ਸਚੇ ਕੀ ਸਾਚੀ ਕਾਰ ॥
آدیسُ تسےَ آدیسُ ـــ	----	ਆਦੇਸੁ ਤਿਸੈ ਆਦੇਸੁ ॥
آدِ انیلُ انادِ اناہتِ جُگُ جُگُ ایکو ویسُ ـــ31ـــ	----	ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
اِک دُو جیبھَو لکھ ہوءِ لکھ ہووِہ لکھ وِیس ـــ	----	ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
لکھُ لکھُ گیڑا آکھیئِ ایکُ نامُ جگدِیس ـــ	----	ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ایتُ راہِ پتِ پوڑِییا چڑِیئَ ہوءِ اِکیس ـــ	----	ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
سُنِ گلا آکاس کی کیٹا آئی رِیس ـــ	----	ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

نانک ندری پائیۓ	----	ਨਾਨਕ ਨਦਰੀ ਪਾਈਐ
کُوڑی کُوڑے ٹھِیس --32--		ਕੂੜੀ ਕੂੜੈ ਠੀਸ ॥੩੨॥
آکھنِ جورُ[1] چُپے نہ جورُ[2] -- | [1]زورُ- [2]زورُ-	----	ਆਖਣਿ ਜੋਰੁ ਚੁਪੈ ਨਹ ਜੋਰੁ ॥
جورُ[1] ن منّگنِ دینِ ن جورُ[2] -- | [1]زورُ- [2]زورُ-	----	ਜੋਰੁ ਨ ਮੰਗਣਿ ਦੇਣਿ ਨ ਜੋਰੁ ॥
جورُ[1] ن جِیونِ مرنِ نہ جورُ[2] -- | [1]زورُ- [2]زورُ-	----	ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
جورُ[1] ن راجِ مالِ منِ سورُ -- | [1]زورُ-	----	ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
جورُ[1] ن سُرتی گِیانِ وِیچارِ -- | [1]زورُ-	----	ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
جورُ[1] ن جُگتی چھُٹے سنّسارُ -- | [1]زورُ-	----	ਜੋਰੁ ਨ ਜੁਗਤੀ ਛੁਟੈ ਸੰਸਾਰੁ ॥
جِسُ ہتھِ جورُ[1] کرِ ویکھے سوءِ -- | [1]زورُ-	----	ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
نانک اُتمُ نیچُ ن کوءِ --33--	----	ਨਾਨਕ ਉਤਮੁ ਨੀਚੁ ਨ ਕੋਇ ॥੩੩॥
راتی رُتی تھِتی وار --	----	ਰਾਤੀ ਰੁਤੀ ਥਿਤੀ ਵਾਰ ॥
پونڑ پانڑی اگنی پاتال --	----	ਪਵਣ ਪਾਣੀ ਅਗਨੀ ਪਾਤਾਲ ॥
تِسُ وِچِ دھرتی تھاپِ رکھی دھرم سال --	----	ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
تِسُ وِچِ جیء جُگتِ کے رنّگ --	----	ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
تِن کے نام انیک اننّت --	----	ਤਿਨ ਕੇ ਨਾਮ ਅਨੇਕ ਅਨੰਤ ॥
کرمی کرمی ہوءِ وِیچارُ --	----	ਕਰਮੀ ਕਰਮੀ ਹੋਇ ਵੀਚਾਰੁ ॥
سچا آپِ سچا دربارُ --	----	ਸਚਾ ਆਪਿ ਸਚਾ ਦਰਬਾਰੁ ॥
تتھے سوہنِ پنّچ پروانڑُ --	----	ਤਿਥੈ ਸੋਹਨਿ ਪੰਚ ਪਰਵਾਣੁ ॥
ندری کرمِ پوے نِیسانڑُ[1] -- | [1]نِیشانڑُ-	----	ਨਦਰੀ ਕਰਮਿ ਪਵੈ ਨੀਸਾਣੁ ॥

کچ پکائی اوتھے پاءِ --	ਕਚ ਪਕਾਈ ਓਥੈ ਪਾਇ ॥
نانک گِئیا جاپے جاءِ --34--	ਨਾਨਕ ਗਇਆ ਜਾਪੈ ਜਾਇ ॥੩੪॥
دھرم کھنڈ کا ایہو دھرمُ --	ਧਰਮ ਖੰਡ ਕਾ ਏਹੋ ਧਰਮੁ ॥
گِیان کھنڈ کا آکھہُ کرمُ --	ਗਿਆਨ ਖੰਡ ਕਾ ਆਖਹੁ ਕਰਮੁ ॥
کیتے پوݨ پاݨی وَیسنّتر کیتے کان مہیس --	ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
کیتے برمے گھاڑتِ گھڑیئہِ رُوپ رنّگ کے ویس --	ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
کیتیِیا کرم بھُومی میر کیتے کیتے دھو اُپدیس --	ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
کیتے اِندّ چنّد سُور کیتے کیتے منّڈل دیس --	ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
کیتے سِدھ بُدھ ناتھ کیتے کیتے دیوی ویس --	ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
کیتے دیو دانو مُنِ کیتے کیتے رتن سمنّد --	ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
کیتیِیا کھاݨی کیتیِیا باݨی کیتے پات نرِنّد --	ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

کیتِیا سُرتی سیوک کیتے نانک انّتُ ن انّتُ --35--	----	ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
گِیان کھنّڈ مہِ گِیانُ پرچنّڈُ --	----	ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
تتھے ناد بِنود کوڈ انندُ --	----	ਤਿਥੈ ਨਾਦ ਬਿਨੋਦ ਕੋਡ ਅਨੰਦੁ ॥
سرم کھنّڈ کی بانٔی رُوپُ --	Page# [8]	ਸਰਮ ਖੰਡ ਕੀ ਬਾਣੀ ਰੂਪੁ ॥
تتھے گھاڑتِ گھڑِیۓَ بہُتُ انُوپُ --	----	ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
تا کِیا گلا کتھِیا نا جاہِ --	----	ਤਾ ਕੀਆ ਗਲਾ ਕਥੀਆ ਨਾ ਜਾਹਿ ॥
جے کو کہے پچھے پچھُتاءِ --	----	ਜੇ ਕੋ ਕਹੈ ਪਿਛੈ ਪਛੁਤਾਇ ॥
تتھے گھڑِیۓَ سُرتِ متِ منِ بُدھِ --	----	ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
تتھے گھڑِیۓَ سُرا سِدھا کی سُدھِ --36--	----	ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
کرم کھنّڈ کی بانٔی جورُ[1] -- | [1]زورُ-	----	ਕਰਮ ਖੰਡ ਕੀ ਬਾਣੀ ਜੋਰੁ ॥
تتھے ہورُ ن کوئی ہورُ --	----	ਤਿਥੈ ਹੋਰੁ ਨ ਕੋਈ ਹੋਰੁ ॥
تتھے جودھ مہابل سُور --	----	ਤਿਥੈ ਜੋਧ ਮਹਾਬਲ ਸੂਰ ॥
تِن مہِ رامُ رہِیا بھرپُور --	----	ਤਿਨ ਮਹਿ ਰਾਮੁ ਰਹਿਆ ਭਰਪੂਰ ॥

تتھےَ سِیتو سِیتا مہِما ماہِ ۔۔	----	ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
تا کے رُوپ ن کتھنے جاہِ ۔۔	----	ਤਾ ਕੇ ਰੂਪ ਨ ਕਥਨੇ ਜਾਹਿ ॥
نا اوہِ مرہِ ن ٹھاگے جاہِ ۔۔	----	ਨਾ ਓਹਿ ਮਰਹਿ ਨ ਠਾਗੇ ਜਾਹਿ ॥
جِن کےَ رامُ وسےَ من ماہِ ۔۔	----	ਜਿਨ ਕੈ ਰਾਮੁ ਵਸੈ ਮਨ ਮਾਹਿ ॥
تتھےَ بھگت وسہِ کے لوء ۔۔	----	ਤਿਥੈ ਭਗਤ ਵਸਹਿ ਕੇ ਲੋਅ ॥
کرہِ اننّدُ سچا منِ سوءِ ۔۔	----	ਕਰਹਿ ਅਨੰਦੁ ਸਚਾ ਮਨਿ ਸੋਇ ॥
سچ کھنّڈِ وسےَ نِرنّکارُ ۔۔	----	ਸਚ ਖੰਡਿ ਵਸੈ ਨਿਰੰਕਾਰੁ ॥
کرِ کرِ وکھےَ ندرِ نِہال ۔۔	----	ਕਰਿ ਕਰਿ ਵੇਖੈ ਨਦਰਿ ਨਿਹਾਲ ॥
تتھےَ کھنّڈ منّڈل وربھنّڈ ۔۔	----	ਤਿਥੈ ਖੰਡ ਮੰਡਲ ਵਰਭੰਡ ॥
جے کو کتھےَ ت انّت ن انّت ۔۔	----	ਜੇ ਕੋ ਕਥੈ ਤ ਅੰਤ ਨ ਅੰਤ ॥
تتھےَ لوء لوء آکار ۔۔	----	ਤਿਥੈ ਲੋਅ ਲੋਅ ਆਕਾਰ ॥
جِو جِو ہُکمُ[1] تِوےَ تِو کار ۔۔ | [1]حُکمُ۔	----	ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
وکھےَ وِگسےَ کرِ وِیچارُ ۔۔	----	ਵੇਖੈ ਵਿਗਸੈ ਕਰਿ ਵੀਚਾਰੁ ॥
نانک کتھنا کرڑا سارُ ۔۔37۔۔	----	ਨਾਨਕ ਕਥਨਾ ਕਰੜਾ ਸਾਰੁ ॥੩੭॥
جتُ پاہارا دھِیرجُ سُنِیارُ ۔۔	----	ਜਤੁ ਪਾਹਾਰਾ ਧੀਰਜੁ ਸੁਨਿਆਰੁ ॥
اہرنِ متِ ویدُ ہتھِیارُ ۔۔	----	ਅਹਰਣਿ ਮਤਿ ਵੇਦੁ ਹਥੀਆਰੁ ॥
بھءُ کھلا اگنِ تپ تاءُ ۔۔	----	ਭਉ ਖਲਾ ਅਗਨਿ ਤਪ ਤਾਉ ॥
بھانْڈا بھاءُ انّمرِتُ تِتُ ڈھالِ ۔۔	----	ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
گھڑِیےَ سبدُ سچی ٹکسال ۔۔	----	ਘੜੀਐ ਸਬਦੁ ਸਚੀ ਟਕਸਾਲ ॥

جِن کۓ ندرِ کرمُ تِن کار --	----	ਜਿਨ ਕਉ ਨਦਰਿ ਕਰਮੁ ਤਿਨ ਕਾਰ ॥
نانکؔ ندری ندرِ نِہال --38--	----	ਨਾਨਕ ਨਦਰੀ ਨਦਰਿ ਨਿਹਾਲ ॥੩੮॥
سلوکُ --	----	ਸਲੋਕੁ ॥
پونڑُ گُرُو پانڑی پِتا ماتا دھرتِ مہتُ --	----	ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
دِوسُ راتِ دُءِ دائی دائِیا کھیلےَ سگل جگتُ --	----	ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
چنگِیائِیا بُرِیائِیا واچےَ دھرمُ ہدُورِ[1] -- | [1]حدُورِ-	----	ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
کرمی آپو آپنڑی کے نیڑےَ کے دُورِ --	----	ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
جِنی نامُ دھِیائِیا گئے مسکتِ[1] گھالِ -- | [1]مشقتِ-	----	ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
نانکؔ تے مُکھ اُجلے کیتی چھُٹی نالِ --1--	----	ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
سو درُ راگُ آسا مہلا[1] 1 | [1]محلا-	----	ਸੋ ਦਰੁ ਰਾਗੁ ਆਸਾ ਮਹਲਾ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سو درُ تیرا کیہا سو گھرُ کیہا جِتُ بہِ سرب سمالے --	----	ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

واجے تیرے ناد انیک اسنّکھا کیتے تیرے واوݨہارے --	----	ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
کیتے تیرے راگ پری سِءُ کہیئہِ کیتے تیرے گاوݨہارے --	----	ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
گاوݨِ تُدھنو پوݨُ پاݨی بَیسنّترُ گاوے راجا دھرمُ دُیارے --	----	ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
گاوݨِ تُدھنو چِتُ گُپتُ لِکھِ جاݨنِ لِکھِ لِکھِ دھرمُ بیچارے --	----	ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
گاوݨِ تُدھنو اِیسرُ بَرہما دیوی سوہنِ تیرے سدا سوارے --	----	ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
گاوݨِ تُدھنو اِنّدر اِنّدراسݨِ بَیٹھے دیوتیا دِرِ نالے --	----	ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
گاوݨِ تُدھنو سِدھ سمادھی اندرِ گاوݨِ تُدھنو سادھ بیچارے --	----	ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
گاوݨِ تُدھنو جتی ستی سنّتوکھی گاوݨِ تُدھنو وِیر کرارے --	Page# [9]	ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
گاوݨِ تُدھنو پنّڈِت پڑݨ رکھیسُر جُگُ جُگُ ویدا نالے --	----	ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥

گاوِن تُدھنو موہِنِّیا منُ موہنِ سُرگُ مچھُ پِئِیالے ـ۔ـ	----	ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
گاوِن تُدھنو رتن اُپائے تیرے اٹھسٹھِ تِیرتھ نالے ـ۔ـ	----	ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
گاوِن تُدھنو جودھ مہابل سُورا گاوِن تُدھنو کھانٖی چارے ـ۔ـ	----	ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
گاوِن تُدھنو کھنّڈ منّڈل بّرہمنّڈا کرِ کرِ رکھے تیرے دھارے ـ۔ـ	----	ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
سیئی تُدھنو گاوِن جو تُدھُ بھاوِنِ رتے تیرے بھگت رسالے ـ۔ـ	----	ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ہورِ کیتے تُدھنو گاوِن سے مےَ چِتِ ن آوِنِ نانکُ کِیا بیچارے ـ۔ـ	----	ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
سوئی سوئی سدا سچُ ساہِبُ[1] ساچا ساچی نائی ـ۔ـ | [1]صاحِبُ۔	----	ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ہےَ بھی ہوسی جاءِ ن جاسی رچنا جِنِ رچائی ـ۔ـ	----	ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
رنّگی رنّگی بھاتی کرِ کرِ جِنسی مائِیا جِنِ اُپائی ـ۔ـ	----	ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥	----	کرِ کرِ دیکھےَ کیِتا آپنْا جِءُ تِس دی وڈِیائی --
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥	----	جو تِسُ بھاوےَ سوئی کرسی پھِرِ ہُکمُ[1] ن کرنْا جائی -- | [1]حُکمُ-
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥	----	سو پاتِساہُ[1] ساہا پتِساہِبُ نانک رہنْ٘ رجائی[2] --1-- | [1]پاتِشاہُ- [2]رضائِی-
ਆਸਾ ਮਹਲਾ ੧ ॥	----	آسا مہلا[1] 1 -- | [1]محلا-
ਸੁਣਿ ਵਡਾ ਆਖੈ ਸਭੁ ਕੋਇ ॥	----	سُنْ٘ وڈا آکھےَ سبھُ کوءِ --
ਕੇਵਡੁ ਵਡਾ ਡੀਠਾ ਹੋਇ ॥	----	کیوڈُ وڈا ڈِیٹھا ہوءِ --
ਕੀਮਤਿ ਪਾਇ ਨ ਕਹਿਆ ਜਾਇ ॥	----	کیِمتِ[1] پاءِ ن کہِیا جاءِ -- | [1]قیمتِ-
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥	----	کہنْےَ والے تیرے رہے سماءِ --1--
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥	----	وڈے میرے ساہِبا[1] گہِر گنّبھِیرا گُنْی گہِیرا -- | [1]صاحِبا-
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥	----	کوءِ ن جانْےَ تیرا کیتا کیوڈُ چِیرا --1-- رہاءُ --
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥	----	سبھِ سُرتی مِلِ سُرتِ کمائی --
ਸਭ ਕੀਮਤਿ ਮਿਲਿ ਕੀਮਤਿ ਪਾਈ ॥	----	سبھ کیِمتِ[1] مِلِ کیِمتِ[2] پائی -- | [1]قیمتِ- [2]قیمتِ-
ਗਿਆਨੀ ਧਿਆਨੀ ਗੁਰ ਗੁਰਹਾਈ ॥	----	گِیانی دھِیانی گُر گُرہائی --

کہݨُ ن جائی تیری تِلُ وڈِیائی ــ2ــ	----	ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
سبھِ ست سبھِ تپ سبھِ چنّگیائِیا ــ	----	ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
سِدھا پُرکھا کِیا وڈِیائِیا ــ	----	ਸਿਧਾ ਪੁਰਖਾ ਕੀਆ ਵਡਿਆਈਆ ॥
تُدھُ وِݨُ سِدھی کِنے ن پائِیا ــ	----	ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
کرمِ ملےَ ناہی ٹھاکِ رہائِیا ــ3ــ	----	ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
آکھݨ والا کِیا ویچارا ــ	----	ਆਖਣ ਵਾਲਾ ਕਿਆ ਵੇਚਾਰਾ ॥
سِپھتی[1] بھرے تیرے بھنّڈارا ــ | [1]صِفتی۔	----	ਸਿਫਤੀ ਭਰੇ ਤੇਰੇ ਭੰਡਾਰਾ ॥
جِسُ تُو دیہِ تسےَ کِیا چارا ــ	----	ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
نانکُ سچُ سوارݨہارا ــ4ــ2ــ	----	ਨਾਨਕ ਸਚੁ ਸਵਾਰਣਹਾਰਾ ॥੪॥੨॥
آسا مہلا[1] 1 ــ | [1]محلا۔	----	ਆਸਾ ਮਹਲਾ ੧ ॥
آکھا جِیوا وِسرےَ مرِ جاءُ ــ	----	ਆਖਾ ਜੀਵਾ ਵਿਸਰੈ ਮਰਿ ਜਾਉ ॥
آکھݨِ ائُکھا ساچا ناءُ ــ	----	ਆਖਣਿ ਅਉਖਾ ਸਾਚਾ ਨਾਉ ॥
ساچے نام کی لاگےَ بھُوکھ ــ	----	ਸਾਚੇ ਨਾਮ ਕੀ ਲਾਗੈ ਭੂਖ ॥
اُتُ بھُوکھےَ کھاءِ چلِیئہِ دُوکھ ــ1ــ	----	ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
سو کِءُ وِسرےَ میری ماءِ ــ	----	ਸੋ ਕਿਉ ਵਿਸਰੈ ਮੇਰੀ ਮਾਇ ॥
ساچا ساہِبُ[1] ساچےَ ناءِ ــ1ــ رہاءُ ــ | [1]صاحِبُ۔	----	ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
ساچے نام کی تِلُ وڈِیائی ــ	----	ਸਾਚੇ ਨਾਮ ਕੀ ਤਿਲੁ ਵਡਿਆਈ ॥
آکھِ تھکے کِیمتِ[1] نہی پائی ــ | [1]قیمتِ۔	----	ਆਖਿ ਥਕੇ ਕੀਮਤਿ ਨਹੀ ਪਾਈ ॥

جے سبھِ مِلِ کےَ آکھݨ پاہِ --	----	ਜੇ ਸਭਿ ਮਿਲਿ ਕੈ ਆਖਣ ਪਾਹਿ ॥
وڈا ن ہووے گھاٹِ ن جاۓ --2--	----	ਵਡਾ ਨ ਹੋਵੈ ਘਾਟਿ ਨ ਜਾਇ ॥੨॥
نا اوہُ مرے ن ہووے سوگُ --	----	ਨਾ ਓਹੁ ਮਰੈ ਨ ਹੋਵੈ ਸੋਗੁ ॥
دیدا رہے ن چُوکے بھوگُ --	----	ਦੇਦਾ ਰਹੈ ਨ ਚੂਕੈ ਭੋਗੁ ॥
گُݨُ ایہو ہورُ ناہی کوۓ --	----	ਗੁਣੁ ਏਹੋ ਹੋਰੁ ਨਾਹੀ ਕੋਇ ॥
نا کو ہویا نا کو ہوۓ --3--	----	ਨਾ ਕੋ ਹੋਆ ਨਾ ਕੋ ਹੋਇ ॥੩॥
جیوڈُ آپ تیوڈ تیری داتِ --	----	ਜੇਵਡੁ ਆਪਿ ਤੇਵਡ ਤੇਰੀ ਦਾਤਿ ॥
جِنِ دِنُ کرِ کے کیِتی راتِ --	Page# [10]	ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
کھسمُ[1] وِسارہِ تے کمجاتِ -- | [1] خصمُ-	----	ਖਸਮੁ ਵਿਸਾਰਹਿ ਤੇ ਕਮਜਾਤਿ ॥
نانکُ ناوے باجھُ سناتِ --4--3--	----	ਨਾਨਕ ਨਾਵੈ ਬਾਝੁ ਸਨਾਤਿ ॥੪॥੩॥
راگُ گُوجری مہلا[1] 4 -- | [1] محلا-	----	ਰਾਗੁ ਗੂਜਰੀ ਮਹਲਾ ੪ ॥
ہرِ کے جن ستِگر ستپُرکھا بِنۓُ کرۓُ گُر پاسِ --	----	ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥
ہم کیِرے کِرم ستِگُر سرݨائی کرِ دئِیا نامُ پرگاسِ --1--	----	ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
میرے مِیت گُردیو موکۓُ رام نامُ پرگاسِ --	----	ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

گُرمتِ نامُ میرا پّران سکھائی ہرِ کیِرتِ ہمری رہراسِ --1-- رہاءُ --	----	ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
ہرِ جن کے وڈ بھاگ وڈیرے جن ہرِ ہرِ سردھا ہرِپیاس --	----	ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ہرِ ہرِ نامُ ملے َترِپتاسہِ مِلِ سنّگتِ گُنْ پرگاسِ --2--	----	ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥
جن ہرِ ہرِ ہرِ رسُ نامُ ن پائِیا تے بھاگِہیِنْ جم پاسِ --	----	ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
جو ستِگُر سرنْ سنّگتِ نہی آئے دھ٘رِگُ جیِوے دھ٘رِگُ جیِواسِ --3--	----	ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
جن ہرِ جن ستِگُر سنّگتِ پائی تِن دھُرِ مستکِ لِکھِیا لِکھاسِ --	----	ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
دھنُ دھنّنُ ستسنّگتِ جِتُ ہرِ رسُ پائِیا مِلِ جن نانکُ نامُ پرگاسِ --4--4--	----	ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥
راگُ گوُجری مہلا[1] 5 -- | محلا[1]	----	ਰਾਗੁ ਗੂਜਰੀ ਮਹਲਾ ੫ ॥
کاہے رے من چِتوۄ اُدمُ جا آہرِ ہرِ جیءُ پرِیا --	----	ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

سَیل پتھر مہِ جنّت اُپائے تا کا رِجکُ[1] آگے کرِ دھرِیا --1-- | [1]رِزق-	ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
میرے مادھۓ جی ستسنگتِ ملے سُ ترِیا --	ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
گُر پرسادِ پرم پدُ پائِیا سُوکے کاسٹ ہرِیا --1-- رہاۓ --	ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
جنِن پِتا لوک سُت بنِتا کوءِ ن کِس کی دھرِیا --	ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
سِرِ سِرِ رِجکُ[1] سنّباہے ٹھاکُرُ کاہے من بھۓ کرِیا --2-- | [1]رِزق-	ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
اُوڈے اُوڈِ آوے سےَ کوسا تِس پاچھے بچرے چھرِیا --	ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
تِن کوݨُ کھلاوے کوݨُ چُگاوے من مہِ سِمرنُ کرِیا --3--	ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
سبھِ نِدھان دس اسٹ سِدھان ٹھاکُر کر تل دھرِیا --	ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
جن نانک بلِ بلِ سد بلِ جائیۓ تیرا انّتُ ن پاراورِیا --4--5--	ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥
راگُ آسا مہلا[1] 4 سو پُرکھُ | [1]محلا-	ਰਾਗੁ ਆਸਾ ਮਹਲਾ ੪ ਸੋ ਪੁਰਖੁ

ੴ ستگُر پرسادِ ــ	----	ੴ ਸਤਿਗੁਰ ਪ੍ਰਸਾਦਿ ॥
سو پُرکھُ نرنّجن ہرِ پُرکھُ نرنّجن ہرِ اگما اگم اپارا ــ	----	ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
سبھِ دھیاوہِ سبھِ دھیاوہِ تُدھ جی ہرِ سچے سِرجنْہارا ــ	----	ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
سبھِ جیء تُمارے جی تُوں جِیا کا داتارا ــ	----	ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ہرِ دھیاوہُ سنّتہُ جی سبھِ دُوکھ وِسارنْہارا ــ	----	ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ہرِ آپے ٹھاکُرُ ہرِ آپے سیوکُ جی کِیا نانک جنّت وِچارا ــ1ــ	----	ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
تُوں گھٹ گھٹ انّترِ سرب نِرنّترِ جی ہرِ ایکو پُرکھُ سماݨا ــ	Page# [11]	ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
اِکِ داتے اِکِ بھیکھاری جی سبھِ تیرے چوج وِڈاݨا ــ	----	ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
تُوں آپے داتا آپے بھُگتا جی ہءُ تُدھ بِنُ اورُ ن جاݨا ــ	----	ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
تُوں پاربرہمُ بیئنّتُ بیئنّتُ جی تیرے کِیا گُݨ آکھِ وکھاݨا ــ	----	ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥

جو سیوہِ جو سیوہِ تُدھُ جی جنُ نانکُ تِن کُرباݨا[1] ۔۔2۔۔ | [1]قُرباݨا۔	----	ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥
ہرِ دھِیاوہِ ہرِ دھِیاوہِ تُدھُ جی سے جن جگ مہِ سُکھواسی ۔۔	----	ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥
سے مُکتُ سے مُکتُ بھۓ جِن ہرِ دھِیائِیا جی تِن تُوٹی جم کی پھاسی ۔۔	----	ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥
جِن نِربھءُ جِن ہرِ نِربھءُ دھِیائِیا جی تِن کا بھءُ سبھُ گواسی ۔۔	----	ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥
جِن سیوِیا جِن سیوِیا میرا ہرِ جی تے ہرِ ہرِ رُوپِ سماسی ۔۔	----	ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥
سے دھنّنُ سے دھنّنُ جِن ہرِ دھِیائِیا جی جنُ نانکُ تِن بلِ جاسی ۔۔3۔۔	----	ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
تیری بھگتِ تیری بھگتِ بھنڈّار جی بھرے بِئنّت بیئنّتا ۔۔	----	ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥
تیرے بھگت تیرے بھگت سلاہنِ[1] تُدھُ جی ہرِ انِک انیک اننّتا ۔۔ | [1]سلاحنِ۔	----	ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
تیری انِک تیری انِک کرہِ ہرِ پُوجا جی تپُ تاپہِ جپہِ بیئنّتا ۔۔	----	ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥

تیرے انیک تیرے انیک پڑھِ بہُ سِمرِتِ ساست جی کرِ کِرِیا کھٹُ کرم کرنّتا ۔۔	----	ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
سے بھگت سے بھگت بھلے جن نانک جی جو بھاوہِ میرے ہرِ بھگونّتا ۔۔4۔۔	----	ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
تُونّ آدِ پُرکھُ اپرنّپرُ کرتا جی تُدھُ جیوڈُ اورُ ن کوئی ۔۔	----	ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
تُونّ جُگُ جُگُ ایکو سدا سدا تُونّ ایکو جی تُونّ نہچلُ کرتا سوئی ۔۔	----	ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
تُدھُ آپے بھاوے سوئی ورتے جی تُونّ آپے کرہِ سُ ہوئی ۔۔	----	ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
تُدھُ آپے سرِسٹِ سبھ اُپائی جی تُدھُ آپے سِرجِ سبھ گوئی ۔۔	----	ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
جنُ نانکُ گُن گاوے کرتے کے جی جو سبھسے کا جانوئی ۔۔5۔۔1۔۔	----	ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥
آسا مہلا[1] 4 ۔۔ | [1]محلا۔	----	ਆਸਾ ਮਹਲਾ ੪ ॥
تُونّ کرتا سچِیارُ میڈا سانئی ۔۔	----	ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
جو تءُ بھاوے سوئی تھیسی جو تُونّ دیہِ سوئی ہءُ پائی ۔۔1۔۔ رہاءُ ۔۔	----	ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥

سبھ تیری تُوںّ سبھنی دھیائِیا --	----	ਸਭ ਤੇਰੀ ਤੂੰ ਸਭਨੀ ਧਿਆਇਆ ॥
جس نوں کرِپا کرہِ تِن نام رتنُ پائِیا --	----	ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
گُرمُکھِ لادھا منمُکھِ گوائِیا --	----	ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
تُدھُ آپِ وِچھوڑِیا آپ مِلائِیا --1--	----	ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
تُوںّ دریاءُ سبھ تُجھ ہی ماہِ --	----	ਤੂੰ ਦਰੀਆਉ ਸਭ ਤੁਝ ਹੀ ਮਾਹਿ ॥
تُجھ بِنُ دُوجا کوئی ناہِ --	----	ਤੁਝ ਬਿਨੁ ਦੂਜਾ ਕੋਈ ਨਾਹਿ ॥
جیء جنّت سبھِ تیرا کھیلُ --	----	ਜੀਅ ਜੰਤ ਸਭਿ ਤੇਰਾ ਖੇਲੁ ॥
وِجوگِ مِلِ وِچھُڑِیا سنّجوگی میلُ --2--	----	ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
جِس نوں تُو جاݨائِہِ سوئی جنُ جاݨے --	----	ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ہرِ گُݨ سد ہی آکھِ وکھاݨے --	----	ਹਰਿ ਗੁਣ ਸਦ ਹੀ ਆਖਿ ਵਖਾਣੈ ॥
جِنِ ہرِ سیوِیا تِنِ سُکھُ پائِیا --	----	ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
سہجے ہی ہرِ نامِ سمائِیا --3--	----	ਸਹਜੇ ਹੀ ਹਰਿ ਨਾਮਿ ਸਮਾਇਆ ॥੩॥
تُو آپے کرتا تیرا کِییا سبھُ ہوءِ --	Page# [12]	ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
تُدھُ بِنُ دُوجا اورُ ن کوءِ --	----	ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
تُو کرِ کرِ ویکھِ جاݨہِ سوءِ --	----	ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
جن نانک گُرمُکھِ پرگٹُ ہوءِ --4--2--	----	ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥

آسا مہلا[1] 1 ــ ــ | [1]محلاــ	----	ਆਸਾ ਮਹਲਾ ੧ ॥
تِتُ سرورڑے بھئیلے نِواسا پاݨی پاوکُ تِنہِ کِیا ــ ــ	----	ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
پنّکجُ موہ پگُ نہی چالےَ ہم دیکھا تہ ڈُوبئیلے ــ ــ1ــ ــ	----	ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
من ایکُ ن چیتسِ مُوڑ منا ــ ــ	----	ਮਨ ਏਕੁ ਨ ਚੇਤਸਿ ਮੂੜ ਮਨਾ ॥
ہرِ بسِرت تیرے گُݨ گلِیا ــ ــ1ــ ــ رہاءُ ــ ــ	----	ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
نا ہءُ جتی ستی نہی پڑِیا مُورکھ مُگدھا جنمُ بھِئیا ــ ــ	----	ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
پرّݨوتِ نانک تِن کی سرݨا جِن تُو ناہی وِیسرِیا ــ ــ2ــ ــ3ــ ــ	----	ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥
آسا مہلا[1] 5 ــ ــ | [1]محلاــ	----	ਆਸਾ ਮਹਲਾ ੫ ॥
بھئی پراپتِ مانُکھ دیہُرِییا ــ ــ	----	ਭਈ ਪਰਾਪਤਿ ਮਾਨੁਖ ਦੇਹੁਰੀਆ ॥
گوِبنّد مِلݨ کی اِہ تیری برِییا ــ ــ	----	ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
اورِ کاج تیرےَ کِتےَ ن کام ــ ــ	----	ਅਵਰਿ ਕਾਜ ਤੇਰੈ ਕਿਤੈ ਨ ਕਾਮ ॥
مِلُ سادھسنّگتِ بھجُ کیول نام ــ ــ1ــ ــ	----	ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
سرنّجامِ لاگُ بھوجل ترن کےَ ــ ــ	----	ਸਰੰਜਾਮਿ ਲਾਗੁ ਭਵਜਲ ਤਰਨ ਕੈ ॥
جنمُ برِتھا جات رنّگِ مائِیا کےَ ــ ــ1ــ ــ رہاءُ ــ ــ	----	ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

جپُ تپُ سنّجمُ دھرمُ ن کماِئیا ـ ـ	----	ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
سیوا سادھ ن جاِنیا ہرِ راِئیا ـ ـ	----	ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
کہُ نانک ہم ںیچ کرنّما ـ ـ	----	ਕਹੁ ਨਾਨਕ ਹਮ ਨੀਚ ਕਰੰਮਾ ॥
سرڼِ پرے کی راکھہُ سرما ـ ـ2ـ ـ4ـ ـ	----	ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
سوہِلا راگُ گئُڑی دِیپکی مہلا[1] 1 | [1]محلاـ	----	ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
੧ੴ ستِگر پّرسادِ ـ ـ	----	੧ੴ ਸਤਿਗੁਰ ਪ੍ਰਸਾਦਿ ॥
جےَ گھرِ کیرتِ آکھیۓَ کرتے کا ہوءِ بیچارو ـ ـ	----	ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
تِتُ گھرِ گاوہُ سوہِلا سِورِہُ سِرجنٹھارو ـ ـ1ـ ـ	----	ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
تُم گاوہُ میرے نِربھءُ کا سوہِلا ـ ـ	----	ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ہءُ واری جِتُ سوہلےَ سدا سُکھُ ہوءِ ـ ـ1ـ ـ رہاءُ ـ ـ	----	ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
نِت نِت جِیئڑے سمالیئںِ دیکھَیگا دیوٹہارُ ـ ـ	----	ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
تیرے دانےَ کیمتِ[1] نا پوےَ تِسُ داتے کوݨُ سُمارُ[2] ـ ـ2ـ ـ | [1]قیمتِـ	----	ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥

[2]شُمارُـ

سنّبتِ ساہا لِکھِیا مِل کرِ پاوہُ تیلُ ۔۔	----	ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
دیہُ سجݨ اسِیسڑِییا جِ ءُ ہووَے ساہِب[1] سِ ءُ میلُ ۔۔3۔۔ | [1]صاحِب۔	----	ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
گھرِ گھرِ ایہو پاہُچا سدڑے[1] نِت پونّنِ ۔۔ | [1]صدڑے۔	----	ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
سدݨہارا سِمرِیئَے نانکُ سے دِہ آونّنِ ۔۔4۔۔1۔۔	----	ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
راگُ آسا مہلا[1] 1 ۔۔ | [1]محلا۔	----	ਰਾਗੁ ਆਸਾ ਮਹਲਾ ੧ ॥
چھِ ء گھر چھِ ء گرُ چھِ ء اُپدیس ۔۔	----	ਛਿਅ ਘਰ ਛਿਅ ਗੁਰ ਛਿਅ ਉਪਦੇਸ ॥
گرُ گرُ ایکو ویس انیک ۔۔1۔۔	----	ਗੁਰੁ ਗੁਰੁ ਏਕੋ ਵੇਸ ਅਨੇਕ ॥੧॥
بابا جےَ گھرِ کرتے کِیرتِ ہوءِ ۔۔	----	ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
سو گھرُ راکھُ وڈائی توءِ ۔۔1۔۔ رہاءُ ۔۔	----	ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
وِسُءِ چسِیا گھڑِییا پہرا تھِتی واری ماہُ ہویا ۔۔	----	ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
سُورجُ ایکو رُتِ انیک ۔۔	----	ਸੂਰਜੁ ਏਕੋ ਰੁਤਿ ਅਨੇਕ ॥
نانک کرتے کے کیتے ویس ۔۔2۔۔2۔۔	Page# [13]	ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥

راگُ دھناسری مہلا[1] 1 ۔۔ | [1]محلا۔	----	ਰਾਗੁ ਧਨਾਸਰੀ ਮਹਲਾ ੧ ॥
گگن مےَ تھالُ روِ چنّدُ دِیپک بنے تارِکا منّڈل جنک موتی ۔۔	----	ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
دھُوپُ ملیانلو پونُ چورو کرے سگل بنراءِ پھُولنّت جوتی ۔۔1۔۔	----	ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
کَیسی آرتی ہوءِ ۔۔	----	ਕੈਸੀ ਆਰਤੀ ਹੋਇ ॥
بھو کھنڈّنا تیری آرتی ۔۔	----	ਭਵ ਖੰਡਨਾ ਤੇਰੀ ਆਰਤੀ ॥
انہتا سبد واجنّت بھیری ۔۔1۔۔ رہاءُ ۔۔	----	ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
سہس تو نَین نن نَین ہہِ توہِ کءُ سہس مُورتِ ننا ایک توہی[1] ۔۔ | [1]توہی۔	----	ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ ॥
سہس پد بِمل نن ایک پد گنّدھ بِنُ سہس تو گنّدھ اِو چلت موہی ۔۔2۔۔	----	ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
سبھ مہِ جوتِ جوتِ ہےَ سوءِ ۔۔	----	ਸਭ ਮਹਿ ਜੋਤਿ ਜੋਤਿ ਹੈ ਸੋਇ ॥
تِس دےَ چانڑِ سبھ مہِ چانڑُ ہوءِ ۔۔	----	ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
گُر ساکھی جوتِ پرگٹُ ہوءِ ۔۔	----	ਗੁਰ ਸਾਖੀ ਜੋਤਿ ਪਰਗਟੁ ਹੋਇ ॥
جو تِسُ بھاوےَ سُ آرتی ہوءِ ۔۔3۔۔	----	ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ہرِ چرنڑ کول مکرنّد لوبھِت منو اندِنو[1] موہِ آہی پِیاسا ۔۔ | [1]اندِنو۔	----	ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥

کرِپا جلُ دیہِ نانک سارِنگ کءُ
ہوءِ جا تے تیرےَ ناءِ واسا --4--3--

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

راگُ گئُڑی پُوربی مہلا[1] 4 -- | [1]محلا-

ਰਾਗੁ ਗਉੜੀ ਪੂਰਬੀ ਮਹਲਾ ੪ ॥

کامِ کرودھِ نگرُ بہُ بھریا
مِلِ سادھو کھنّڈل کھنّڈا ہے --

ਕਾਮਿ ਕਰੋਧਿ ਨਗਰੁ ਬਹੁ ਭਰਿਆ
ਮਿਲਿ ਸਾਧੂ ਖੰਡਲ ਖੰਡਾ ਹੇ ॥

پُوربِ لِکھت لِکھے گُرُ پائِیا
منِ ہرِ لِو منّڈل منّڈا ہے --1--

ਪੂਰਬਿ ਲਿਖਤ ਲਿਖੇ ਗੁਰੁ ਪਾਇਆ
ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

کرِ سادھو انّجُلی پُنّ وڈا ہے --

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥

کرِ ڈنّڈُت پُنّ وڈا ہے --1-- رہاءُ --

ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ساکت ہرِ رس سادُ ن جاݨیا
تِن انّترِ ہئُمےَ کنّڈا ہے --

ਸਾਕਤ ਹਰਿ ਰਸ ਸਾਦੁ ਨ ਜਾਣਿਆ
ਤਿਨ ਅੰਤਰਿ ਹਉਮੈ ਕੰਡਾ ਹੇ ॥

جِءُ جِءُ چلہِ چُبھےَ دُکھُ پاوہِ
جمکالُ سہہِ سِرِ ڈنّڈا ہے --2--

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ
ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ہرِ جن ہرِ ہرِ نامِ سماݨے
دُکھُ جنم مرݨ بھو کھنّڈا ہے --

ਹਰਿ ਜਨ ਹਰਿ ਹਰਿ ਨਾਮਿ ਸਮਾਣੇ
ਦੁਖੁ ਜਨਮ ਮਰਣ ਭਵ ਖੰਡਾ ਹੇ ॥

ابناسی پُرکھُ پائِیا پرمیسرُ
بہُ سوبھ کھنّڈ برہمنّڈا ہے --3--

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ
ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ہم گرِیب[1] مسکِین پربھ تیرے
ہرِ راکھُ راکھُ وڈ وڈا ہے -- | [1]غرِیب-

ਹਮ ਗਰੀਬ ਮਸਕੀਨ ਪ੍ਰਭ ਤੇਰੇ
ਹਰਿ ਰਾਖੁ ਰਾਖੁ ਵਡ ਵਡਾ ਹੇ ॥

جن نانک نامُ ادھارُ ٹیک ہےَ ہرِ نامے ہی سُکھُ منّڈا ہے --4--4--	----	ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥
راگُ گئُڑی پُوربی مہلا[1] 5 -- | [1]محلا-	----	ਰਾਗੁ ਗਉੜੀ ਪੂਰਬੀ ਮਹਲਾ ੫ ॥
کرءُ بینّتی سُنْہُ میرے مِیتا سنّت ٹہل کی بیلا --	----	ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
اِیہا کھاٹِ چلہُ ہرِ لاہا آگےَ بسنُ سُہیلا --1--	----	ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
ائُدھ گھٹےَ دِنس رَینْارے --	----	ਅਉਧ ਘਟੈ ਦਿਨਸੁ ਰੈਣਾਰੇ ॥
من گُر مِلِ کاج سوارے --1-- رہاءُ --	----	ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
اِہُ سنّسارُ بِکارُ سنّسے مہِ ترِئو برّہم گِیانی --	----	ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
جِسہِ جگاءِ پِیاوےَ اِہُ رسُ اکتھ کتھا تِنِ جانی --2--	----	ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
جا کءُ آئے سوئی بِہاجھہُ ہرِ گُر تے منہِ بسیرا --	----	ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
نِج گھرِ مہلُ[1] پاوہُ سُکھ سہجے بہُرِ ن ہوئِگو پھیرا --3-- | [1]محلُ-	----	ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
انّترجامی پُرکھ بِدھاتے سردھا من کی پُورے --	----	ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

نانکؑ داسُ اِہےَ سُکھُ ماگےَ
موکءُ کرِ سنّتن کی دھُورے

ਨਾਨਕ ਦਾਸੁ ਇਹੈ ਸੁਖੁ ਮਾਗੈ
ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

--4--5--

ੴ ستِگُر پّرسادِ --
Page# [14]
ੴ ਸਤਿਗੁਰ ਪ੍ਰਸਾਦਿ ॥

راگُ سِرِیراگُ مہلا[1] پہِلا 1 گھرُ 1 -- |

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

[1] محلا-

موتی ت منّدر اُوسرِہ
رتنی ت ہوہِ جڑاءُ --

ਮੋਤੀ ਤ ਮੰਦਰ ਊਸਰਹਿ
ਰਤਨੀ ਤ ਹੋਹਿ ਜੜਾਉ ॥

کستُورِ کُنّگُو اگرِ چنّدنِ
لِیپ آوےَ چاءُ --

ਕਸਤੂਰਿ ਕੁੰਗੂ ਅਗਰਿ ਚੰਦਨਿ
ਲੀਪਿ ਆਵੈ ਚਾਉ ॥

متُ دیکھِ بھُولا وِیسرےَ
تیرا چِتِ ن آوےَ ناءُ --1--

ਮਤੁ ਦੇਖਿ ਭੂਲਾ ਵੀਸਰੈ
ਤੇਰਾ ਚਿਤਿ ਨ ਆਵੈ ਨਾਉ ॥੧॥

ہرِ بِنُ جیءُ جلِ بلِ جاءُ --

ਹਰਿ ਬਿਨੁ ਜੀਉ ਜਲਿ ਬਲਿ ਜਾਉ ॥

مےَ آپݨا گُرُ پُوچھِ دیکھِیا
اورُ ناہی تھاءُ --1-- رہاءُ --

ਮੈ ਆਪਣਾ ਗੁਰੁ ਪੂਛਿ ਦੇਖਿਆ
ਅਵਰੁ ਨਾਹੀ ਥਾਉ ॥੧॥ ਰਹਾਉ ॥

دھرتی ت ہِیرے لال جڑتی
پلگھِ لال جڑاءُ --

ਧਰਤੀ ਤ ਹੀਰੇ ਲਾਲ ਜੜਤੀ
ਪਲਘਿ ਲਾਲ ਜੜਾਉ ॥

موہݨی مُکھِ مݨی سوہےَ
کرے رنّگِ پساءُ --

ਮੋਹਣੀ ਮੁਖਿ ਮਣੀ ਸੋਹੈ
ਕਰੇ ਰੰਗਿ ਪਸਾਉ ॥

مت دیکھِ بھُولا وِیسرے تیرا چِتِ ن آوے ناءُ --2--	----	ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
سِدھُ ہووا سِدھِ لائی رِدھِ آکھا آءُ --	----	ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
گُپتُ پرگٹُ ہوءِ بَیسا لوکُ راکھے بھاءُ --	----	ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
مت دیکھِ بھُولا وِیسرے تیرا چِتِ ن آوے ناءُ --3--	----	ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
سُلتانُ[1] ہووا میلِ لسکر[2] تکھتِ[3] راکھا پاءُ -- | [1]سُلطانُ- [2]لشکر- [3]تختِ-	----	ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ہُکمُ[1] ہاسلُ[2] کری بَیٹھا نانکا سبھ واءُ -- | [1]حُکمُ- [2]حاصلُ-	----	ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
مت دیکھِ بھُولا وِیسرے تیرا چِتِ ن آوے ناءُ --4--1--	----	ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
کوٹِ کوٹی میری آرجا پوݨُ پِیئݨُ اپِیاءُ --	----	ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
چنّدُ سُورجُ دُءِ گُپھے ن دیکھا سُپنے سئُݨ ن تھاءُ --	----	ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥

بھی تیری کیمتِ[1] نا پوے ہءُ کیوڈُ آکھا ناءُ ــ1ــ | قیمتِ[1]	----	ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ساچا نِرنّکارُ نِج تھاءِ ــ	----	ਸਾਚਾ ਨਿਰੰਕਾਰੁ ਨਿਜ ਥਾਇ ॥
سُنِ سُنِ آکھنُ آکھنا جے بھاوے کرے تماءِ[1] ــ1ــ رہاءُ ــ | طماعِ[1]	----	ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
کُسا کٹِیا وار وار پِیسنِ پِیسا پاءِ ــ	----	ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
اگی سیتی جالِیا بھسم سیتی رلِ جاءُ ــ	----	ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
بھی تیری کیمتِ[1] نا پوے ہءُ کیوڈُ آکھا ناءُ ــ2ــ | قیمتِ[1]	----	ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
پنّکھی ہوءِ کے جے بھوا سے اسمانی جاءُ ــ	----	ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
ندری کسے ن آوئُو نا کچھُ پِیا ن کھاءُ ــ	----	ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
بھی تیری کیمتِ[1] نا پوے ہءُ کیوڈُ آکھا ناءُ ــ3ــ | قیمتِ[1]	----	ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥

نانک کا گد لکھ منّا پڑ پڑ کیچے بھاءُ --	Page# [15]	ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
مسُو توٹ ن آوئی لیکھنِ پئُنُ چلاءُ --	----	ਮਸੁ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
بھی تیری کیمتِ[1] نا پوے ہءُ کیوڈُ آکھا ناءُ --4--2-- | قیمتِ[1]	----	ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
سِریراگُ مہلا[1] 1 -- | محلا[1]	----	ਸਿਰੀਰਾਗੁ ਮਹਲਾ ੧ ॥
لکھےَ بولنُ بولنّا لکھےَ کھانّا کھاءُ --	----	ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
لکھےَ واٹ چلائییا لکھےَ سُنِ ویکھاءُ --	----	ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
لکھےَ ساہ لوائیئہِ پڑے کِ پُچھنّ جاءُ --1--	----	ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
بابا مائیا رچنا دھوہُ --	----	ਬਾਬਾ ਮਾਇਆ ਰਚਨਾ ਧੋਹੁ ॥
انّدھے نامُ وِساریا نا تِس ایہ ن اوہُ --1-- رہاءُ --	----	ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
جیونّ مرنّا جاءِ کےَ اِتھے کھاجے کالِ --	----	ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥

ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥	----	حتھےَ بہِ سمجھائیۓَ تتھےَ کوءِ ن چلِئو نالِ --
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥	----	رووݨ والے جیتڑے سبھِ بنّہِ پنّڈ پرالِ --2--
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥	----	سبھُ کو آکھےَ بہُتُ بہُتُ گھٹِ ن آکھےَ کوءِ --
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥	----	کِیمتِ[1] کِنےَ ن پائِیا کہݨِ ن وڈا ہوءِ -- | [1]قیمتِ-
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥	----	ساچا ساہبُ[1] ایکُ تُو ہورِ جِیا کیتے لوء --3-- | [1]صاحبُ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥	----	نِیچا انّدرِ نِیچ جاتِ[1] نِیچی ہُو اتِ نِیچُ -- | [1]زاتِ-
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥	----	نانکُ تِن کےَ سنّگِ ساتھِ وڈِیا سِءُ کِیا رِیس --
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥	----	حتھےَ نِیچ سمالِیئن تتھےَ ندرِ تیری بکھسِیس[1] --4--3-- | [1]بخشِیس-
ਸਿਰੀਰਾਗੁ ਮਹਲਾ ੧ ॥	----	سِرِیراگُ مہلا[1] 1 -- | [1]محلا-
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥	----	لبُ کُتا کُوڑُ چُوہڑا ٹھگِ کھادھا مُردارُ --

پر نِنّدا پر ملُ مُکھ سُدھی اگنِ کّرودھُ چنّڈالُ --	----	ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
رس کس آپُ سلاہنٹا[1] اے کرم میرے کرتار --1--	----	ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
بابا بولیئےَ پتِ ہوءِ --	----	ਬਾਬਾ ਬੋਲੀਐ ਪਤਿ ਹੋਇ ॥
اُوتم سے درِ اُوتم کہِیئہِ نِیچ کرم بہِ روءِ --1-- رہاءُ --	----	ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
رسُ سُئِنا رسُ رُپا کامنٹِ رسُ پرمل کی واسُ --	----	ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
رسُ گھوڑے رسُ سیجا منّدر رسُ مِیٹھا رسُ ماسُ --	----	ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
اتے رس سرِیر کے کےَ گھٹِ نام نِواسُ --2--	----	ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
جِتُ بولِئےَ پتِ پائیئےَ سو بولیا پرواڻُ --	----	ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
پھِکا بولِ وِگُچنٹا سُنٹِ مُورکھ من اجانٹ --	----	ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
جو تِسُ بھاوہِ سے بھلے ہورِ کِ کہنٹ وکھانٹ --3--	----	ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥

[1] سلاحنٹا-

تِن متِ تِن پتِ تِن دھنُ پلےَ جِن ہِردےَ رہِیا سماءِ --	----	ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
تِن کا کِیا سالاہنٹا[1] اور سُیالِ ءُ کاءِ -- | [1]سالاحنٹا-	----	ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
نانک ندری باہرے راچہِ دانِ ن ناءِ --4--4--	----	ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
سِریراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
املُ گلولا[1] کوڑ کا دِتا دیونْہارِ -- | [1]غلولا-	----	ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
متی مرنُْ وِسارِیا کھُسی[1] کِیتی دِن چارِ -- | [1]خُشی-	----	ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
سچُ مِلِیا تِن سوپھِیا راکھنْ کُءُ دروارُ --1--	----	ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
نانک ساچے کُءُ سچُ جانُْ --	----	ਨਾਨਕ ਸਾਚੇ ਕਉ ਸਚੁ ਜਾਣੁ ॥
جِتُ سیوِئےَ سُکھُ پائِئےَ تیری درگہ چلےَ مانُْ --1-- رہاءُ --	----	ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
سچُ سرا گُڑ باہرا جِسُ وِچِ سچا ناءُ --	----	ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥

سُنٹِہ وکھانٹِہ جیتڑے
ہءُ تِن بلِہارےَ جاءُ --

Page#
[16]

ਸੁਣਹਿ ਵਖਾਣਹਿ ਜੇਤੜੇ
ਹਉ ਤਿਨ ਬਲਿਹਾਰੈ ਜਾਉ ॥

تا منُ کھِیوا جاݨیٔےَ
جا مہلی[1] پاۓ تھاءُ --2-- | [1]محلی-

ਤਾ ਮਨੁ ਖੀਵਾ ਜਾਣੀਐ
ਜਾ ਮਹਲੀ ਪਾਏ ਥਾਉ ॥੨॥

ناءُ نیِرُ چنّگِیائِیا
ستُ پرملُ تنِ واسُ --

ਨਾਉ ਨੀਰੁ ਚੰਗਿਆਈਆ
ਸਤੁ ਪਰਮਲੁ ਤਨਿ ਵਾਸੁ ॥

تا مُکھُ ہووےَ اُجلا
لکھ داتی اِک داتِ --

ਤਾ ਮੁਖੁ ਹੋਵੈ ਉਜਲਾ
ਲਖ ਦਾਤੀ ਇਕ ਦਾਤਿ ॥

دُوکھ تسےَ پہِ آکھیِئہِ
سُوکھ جسےَ ہی پاسِ --3--

ਦੂਖ ਤਿਸੈ ਪਹਿ ਆਖੀਅਹਿ
ਸੂਖ ਜਿਸੈ ਹੀ ਪਾਸਿ ॥੩॥

سو کِءُ منہُ وِسارِیےَ
جا کے جیء پراݨ --

ਸੋ ਕਿਉ ਮਨਹੁ ਵਿਸਾਰੀਐ
ਜਾ ਕੇ ਜੀਅ ਪਰਾਣ ॥

تِسُ وِݨُ سبھُ اپوِتّرُ ہےَ
جیتاپیَنݨُ کھاݨُ --

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ
ਜੇਤਾ ਪੈਨਣੁ ਖਾਣੁ ॥

ہورِ گلاں سبھِ کُوڑِییا
تُدھُ بھاوےَ پرواݨُ --4--5--

ਹੋਰਿ ਗਲਾਂ ਸਭਿ ਕੂੜੀਆ
ਤੁਧੁ ਭਾਵੈ ਪਰਵਾਣੁ ॥੪॥੫॥

سِرِیراگُ مہلُ[1] 1 -- | [1]محلُ-

ਸਿਰੀਰਾਗੁ ਮਹਲੁ ੧ ॥

جالِ موہُ گھسِ مسُ کرِ
متِ کاگدُ کرِ سارُ --

ਜਾਲਿ ਮੋਹੁ ਘਸਿ ਮਸੁ ਕਰਿ
ਮਤਿ ਕਾਗਦੁ ਕਰਿ ਸਾਰੁ ॥

بھاءُ کلم[1] کرِ چِتُ لیکھاری گُر پُچھِ لِکھُ بیچارُ -- | [1]قلم-	----	ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
لِکھُ نامُ سالاہ[1] لِکھُ لِکھُ انّتُ ن پاراوارُ --1-- | [1]سالاح-	----	ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
بابا ایہُ لیکھا لِکھِ جانڑُ --	----	ਬਾਬਾ ਏਹੁ ਲੇਖਾ ਲਿਖਿ ਜਾਣੁ ॥
جتھےَ لیکھا منّگیئےَ تتھےَ ہوءِ سچا نِیسانڑُ[1] --1-- رہاءُ -- | [1]نِیشانڑُ-	----	ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
جتھےَ مِلہِ وڈِیائِیا سد کھُسِیا سد چاءُ --	----	ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
تِن مُکھِ ٹکے نِکلہِ جِن منِ سچا ناءُ --	----	ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
کرمِ ملےَ تا پائیئےَ ناہی گلی واءُ دُیاءُ --2--	----	ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
اِکِ آوہِ اِکِ جاہِ اُٹھِ رکھِیئہِ ناو سلار --	----	ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
اِکِ اُپاۓ منّگتے اِکنا وڈّے دروار --	----	ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
اگےَ گِئیا جانڑیئےَ وِنڑُ ناوےَ ویکار --3--	----	ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥

بھےَ تیرےَ ڈرُ اگلا کھپ کھپ چھجےَ دیہ ۔۔	----	ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
ناو جِنا سُلتان[1] کھان[2] ہودے ڈِٹھے کھیہ ۔۔ | [1]سُلطان۔ [2]خان۔	----	ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
نانکُ اُٹھی چلِیا سبھِ کوُڑے تُٹے نیہ ۔۔4۔۔6۔۔	----	ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
سِریراگُ مہلا[1] 1 ۔۔ | [1]محلا۔	----	ਸਿਰੀਰਾਗੁ ਮਹਲਾ ੧ ॥
سبھِ رس مِٹھے منّنِۓَ سُݨِۓَ سالوݨے ۔۔	----	ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
کھٹ تُرسی[1] مُکھِ بولݨا مارݨ ناد کیِۓ ۔۔ | [1]تُرشی۔	----	ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
چھتِیہ انمّرِت بھاءُ ایکُ جا کءُ ندرِ کرےءِ ۔۔1۔۔	----	ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
بابا ہورُ کھاݨا کھُسی[1] کھُیارُ[2] ۔۔ | [1]خُشی۔ [2]خُیارُ۔	----	ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
جِتُ کھادھےَ تنُ پیِڑِۓَ من مہِ چلہِ وِکار ۔۔1۔۔ رہاءُ ۔۔	----	ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
رتا پیَنݨُ منُ رتا سُپیدی ستُ دانُ ۔۔	----	ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥

ਨੀਲੀ ਸਿਆਹੀ ਕਦਾ ਕਰਣੀ	----	نیلی سِیاہی کدا[1] کرنی
ਪਹਿਰਣੁ ਪੈਰ ਧਿਆਨੁ ॥		پہرنُ پَیر دھِیان -- | [1]قدا-
ਕਮਰਬੰਦੁ ਸੰਤੋਖ ਕਾ	----	کمربنّدُ سنّتوکھ کا
ਧਨੁ ਜੋਬਨੁ ਤੇਰਾ ਨਾਮੁ ॥੨॥		دھنُ جوبنُ تیرا نامُ --2--
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥	----	بابا ہورُ پَینّڑُ کھُسی[1] کھُیارُ[2] -- | [1]خُشی- [2]خُیارُ-
ਜਿਤੁ ਪੈਧੈ ਤਨੁ ਪੀੜੀਐ	----	جِتُ پَیدھے تنُ پِیڑِیئے
ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥		من مہِ چلہِ وِکار --1-- رہاءُ --
ਘੋੜੇ ਪਾਖਰ ਸੁਇਨੇ ਸਾਖਤਿ	----	گھوڑے پاکھر سُئِنے ساکھتِ
ਬੂਝਣੁ ਤੇਰੀ ਵਾਟ ॥		بُوجھنُ تیری واٹ --
ਤਰਕਸ ਤੀਰ ਕਮਾਣ ਸਾਂਗ	----	ترکس[1] تیر کماںڑ سانگ
ਤੇਗਬੰਦ ਗੁਣ ਧਾਤੁ ॥		تیگبنّد[2] گُنڑ دھاتُ -- | [1]ترکش- [2]تیغبند-
ਵਾਜਾ ਨੇਜਾ ਪਤਿ ਸਿਉ ਪਰਗਟੁ	----	واجا نیجا[1] پتِ سِءُ پرگٹُ
ਕਰਮੁ ਤੇਰਾ ਮੇਰੀ ਜਾਤਿ ॥੩॥		کرمُ تیرا میری جاتِ[2] --3-- | [1]نیزا-
		[2]زاتِ-
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥	----	بابا ہورُ چڑھنا کھُسی[1] کھُیارُ[2] -- | [1]خُشی- [2]خُیارُ-
ਜਿਤੁ ਚੜਿਐ ਤਨੁ ਪੀੜੀਐ	----	جِتُ چڑھِئے تنُ پِیڑِیئے
ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥		من مہِ چلہِ وِکار --1-- رہاءُ --
ਘਰ ਮੰਦਰ ਖੁਸੀ ਨਾਮ ਕੀ	----	گھر مندر کھُسی[1] نام کی
ਨਦਰਿ ਤੇਰੀ ਪਰਵਾਰੁ ॥		ندرِ تیری پروارُ -- | [1]خُشی-

Page# [17]

ہُکمُ[1] سوئی تُدھُ بھاوسی
ہورُ آکھݨُ بہُتُ اپارُ ـــ | [1]حُکمُ۔

ਹੁਕਮੁ ਸੋਈ ਤੁਧੁ ਭਾਵਸੀ
ਹੋਰੁ ਆਖਣੁ ਬਹੁਤੁ ਅਪਾਰੁ ॥

نانکُ سچا پاتِساہُ[1]
پُوچھِ ن کرے بیچارُ ـــ4ـــ | [1]پاتِشاہُ۔

ਨਾਨਕ ਸਚਾ ਪਾਤਿਸਾਹੁ
ਪੂਛਿ ਨ ਕਰੇ ਬੀਚਾਰੁ ॥੪॥

بابا ہورُ سئُݨا کھُسی[1] کھُیارُ[2] ـــ | [1]خُشی۔ [2]خُیارُ۔

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥

جِتُ سُتےَ تنُ پیڑِیۓَ
من مہِ چلہِ وِکار ـــ1ـــ رہاءُ

ਜਿਤੁ ਸੁਤੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

ـــ7ـــ4ـــ

॥੪॥੭॥

سِرِیراگُ مہلا[1] 1 ـــ | [1]محلا۔

ਸਿਰੀਰਾਗੁ ਮਹਲਾ ੧ ॥

کُنّگُو کی کانئِیا رتنا کی لِلتا
اگرِ واسُ تنِ ساسُ ـــ

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ
ਅਗਰਿ ਵਾਸੁ ਤਨਿ ਸਾਸੁ ॥

اُٹھسٹھِ تیِرتھ کا مُکھِ ٹِکا
تِتُ گھٹِ متِ وِگاسُ ـــ

ਅਠਸਠਿ ਤੀਰਥ ਕਾ ਮੁਖਿ ਟਿਕਾ
ਤਿਤੁ ਘਟਿ ਮਤਿ ਵਿਗਾਸੁ ॥

اوتُ متی سالاہݨا[1]
سچُ نامُ گُݨتاسُ ـــ1ـــ | [1]سالاحنا۔

ਓਤੁ ਮਤੀ ਸਾਲਾਹਣਾ
ਸਚੁ ਨਾਮੁ ਗੁਣਤਾਸੁ ॥੧॥

بابا ہور متِ ہور ہور ـــ

ਬਾਬਾ ਹੋਰ ਮਤਿ ਹੋਰ ਹੋਰ ॥

جے سءُ ویر کمائیۓَ
کُوڑےَ کُوڑا جورُ[1] ـــ1ـــ رہاءُ ـــ | [1]زورُ۔

ਜੇ ਸਉ ਵੇਰ ਕਮਾਈਐ
ਕੂੜੈ ਕੂੜਾ ਜੋਰੁ ॥੧॥ ਰਹਾਉ ॥

پُوج لگےَ پِیرُ آکھیۓَ سبھُ ملےَ سنّسارُ ـ ـ	----	ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ناءُ سداۓ آپݨا ہووےَ سِدھُ سُمارُ[1] ـ ـ | [1]شُمارُ ـ	----	ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
جا پتِ لکھےَ نا پوےَ سبھا پُوج کھُیارُ[1] ـ ـ2ـ ـ | [1]خُیارُ ـ	----	ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
جِن کءُ ستِگُرِ تھاپِیا تِن میٹِ ن سکےَ کوءِ ـ ـ	----	ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
اونا انّدرِ نامُ نِدھانُ ہےَ نامو پرگٹُ ہوءِ ـ ـ	----	ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ناءُ پُوجیۓَ ناءُ منّنیۓَ اکھنّڈُ سدا سچُ سوءِ ـ ـ3ـ ـ	----	ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
کھیہُو کھیہ رلائیۓَ تا جیءُ کیہا ہوءِ ـ ـ	----	ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
جلِیا سبھِ سِیاݨپا اُٹھی چلِیا روءِ ـ ـ	----	ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
نانک نامِ وِسارِۓ دِرِ گِئیا کِیا ہوءِ ـ ـ4ـ ـ8ـ ـ	----	ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
سِرِیراگُ مہلا[1] 1 ـ ـ | [1]محلا ـ	----	ਸਿਰੀਰਾਗੁ ਮਹਲਾ ੧ ॥

گُنوَنتی گُن وِیتھرے اَگُنوَنتی جھُورِ --	----	ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
جے لوڑہِ ورُ کامنٹی نہ ملیئے پِر کُورِ --	----	ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
نا بیڑی نا تُلہڑا نا پائیئے پِرُ دُورِ --1--	----	ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
میرے ٹھاکُر پُورے تکھتِ[1] اڈولُ -- | [1] تخت-	----	ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
گُرمُکھِ پُورا جے کرے پائیئے ساچُ اتولُ --1-- رہاءُ --	----	ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
پّربھُ ہرِمنّدرُ سوہنٹا تِس مہِ مانک لال --	----	ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
موتی ہیرا نِرملا کنّچن کوٹ رِیسال --	----	ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
بِن پئُڑی گڑِ کِء چڑءُ گُر ہرِ دھیان نِہال --2--	----	ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
گُرُ پئُڑی بیڑی گُرُو گُرُ تُلہا ہرِ ناءُ --	----	ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
گُرُ سرُ ساگرُ بوہِتھو گُرُ تیرتھُ دریاءُ --	----	ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥

جے تِسُ بھاوے اُوجلی ست سرِ ناوݨ جاءُ --3--	----	ਜੇ ਤਿਸੁ ਭਾਵੈ ਉਜਲੀ ਸਤ ਸਰਿ ਨਾਵਣ ਜਾਉ ॥੩॥
پُورو پُورو آکھیۓ پُورے تکھتِ[1] نِواس -- | [1]تخت-	----	ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
پُورے تھانِ سُہاوݨے پُورے آس نِراس --	----	ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
نانک پُورا جے ملے کِءُ گھاٹے گُݨ تاس --4--9--	----	ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
آوہُ بھَیݨے گلِ مِلہ انّکِ سہیلڑِییاہ --	----	ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
مِل کے کرہ کہاݨِیا سنّمرّتھ کنّت کِییاہ --	----	ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
ساچے ساہِب[1] سبھِ گُݨ ائُگݨ سبھِ اساہ --1-- | [1]صاحِب-	----	ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
کرتا سبھُ کو تیرے جورِ[1] -- | [1]زورِ-	----	ਕਰਤਾ ਸਭੁ ਕੋ ਤੇਰੈ ਜੋਰਿ ॥
ایکُ سبدُ بیچارِیۓ جا تُو تا کِیا ہورِ --1-- رہاءُ --	----	ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥

جاءِ پُچھ سوہاگنی تُسی راوِیا کِنی گُنِیں --	----	ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
سہج سنتوکھ سیگارِییا مِٹھا بولنی --	----	ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
پِرُ رِیسالو تا ملے جا گُر کا سبدُ سُنی --2--	----	ਪਿਰੁ ਰੀਸਾਲੁ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
کیتیِیا تیرِیا کُدرتی[1] کیوڈ تیری داتِ -- | [1]قُدرتی-	Page# [18]	ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
کیتے تیرے جیء جنّت سِپھتِ[1] کرہِ دِنُ راتِ -- | [1]صِفتِ-	----	ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
کیتے تیرے رُوپ رنگ کیتے جاتِ[1] اجاتِ[2] --3-- | [1]زاتِ- [2]ازاتِ-	----	ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
سچُ ملے سچُ اُوپجے سچ مہِ ساچِ سماءِ --	----	ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
سُرتِ ہووے پتِ اُوگوے گُربچنی بھءُ کھاءِ --	----	ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
نانک سچا پاتِساہُ[1] آپے لئے مِلاءِ --4--10-- | [1]پاتِشاہُ-	----	ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥

بھلی سری جِ اُبری ہئُمےَ مُئی گھراہُ --	----	ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
دُوت لگے پھِر چاکری ستِگُر کا ویساہُ --	----	ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
کلپ تِیاگی بادِ ہےَ سچا ویپرواہُ --1--	----	ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥
من رے سچُ ملےَ بھءُ جاءِ --	----	ਮਨ ਰੇ ਸਚੁ ਮਿਲੈ ਭਉ ਜਾਇ ॥
بھےَ بِنُ نِربھءُ کِءُ تھیِئےَ گُرمُکھِ سبدِ سماءِ --1-- رہاءُ --	----	ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
کیتا آکھݨُ آکھِیئےَ آکھݨِ توٹِ ن ہوءِ --	----	ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
منّگݨ والے کیتڑے داتا ایکو سوءِ --	----	ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
جِس کے جیء پراݨ ہےَ مںِ وسِۓَ سُکھُ ہوءِ --2--	----	ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥
جگُ سُپنا باجی[1] بنی کھِن مہِ کھیلُ کھیلاءِ -- | [1]بازی-	----	ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
سنّجوگی مِل اِکسے وِجوگی اُٹھِ جاءِ --	----	ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥

جو تِسُ بھاڻا سو تھیِئےَ اورُ ن کرڻا جاءِ --3--	----	ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥
گُرمُکھِ وستُ ویسا ہیئےَ سچُ وکھرُ سچُ راسِ --	----	ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
جِنی سچُ وݨّجِیا گُر پُورے ساباسِ --	----	ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
نانکُ وستُ پچھاݨسی سچُ سئُدا جِسُ پاسِ --4--11--	----	ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥
سِرِیراگُ مہلُ[1] 1 -- | [1]محلُ-	----	ਸਿਰੀਰਾਗੁ ਮਹਲੁ ੧ ॥
دھاتُ ملےَ پھُنِ دھاتُ کءُ سِپھتی[1] سِپھتِ[2] سماءِ -- | [1]صِفتی- [2]صِفتِ-	----	ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
لالُ گُلالُ گہبرا سچا رنّگُ چڑاءُ --	----	ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
سچُ ملےَ سنّتوکھِیا ہرِ جپِ اِکےَ بھاءِ --1--	----	ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
بھائی رے سنّت جنا کی رینُڑ --	----	ਭਾਈ ਰੇ ਸੰਤ ਜਨਾ ਕੀ ਰੇਣੁ ॥
سنّت سبھا گُرُ پائیئےَ مُکتِ پدارتھُ دھینُڑ --1-- رہاءُ --	----	ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥

اُوچ ءُ تھانُ سُہاوٹا	----	ੳੂਚਉ ਥਾਨੁ ਸੁਹਾਵਣਾ
اُوپرِ مہلُ[1] مُرارِ ۔۔ | محلُ[1]۔		ੳੂਪਰਿ ਮਹਲੁ ਮੁਰਾਰਿ ॥
سچُ کرنٹی دے پائیئےَ	----	ਸਚੁ ਕਰਣੀ ਦੇ ਪਾਈਐ
درُ گھرُ مہلُ[1] پِیارِ ۔۔ | محلُ[1]۔		ਦਰੁ ਘਰੁ ਮਹਲੁ ਪਿਆਰਿ ॥
گُرمُکھِ منُ سمجھائیئےَ	----	ਗੁਰਮੁਖਿ ਮਨੁ ਸਮਝਾਈਐ
آتم رامُ بیچارِ ۔۔2۔۔		ਆਤਮ ਰਾਮੁ ਬੀਚਾਰਿ ॥੨॥
ترِبدھِ کرم کمائِئیہِ	----	ਤ੍ਰਿਬਿਧਿ ਕਰਮ ਕਮਾਈਅਹਿ
آس اندّیسا ہوءِ ۔۔		ਆਸ ਅੰਦੇਸਾ ਹੋਇ ॥
کِءُ گُر بِنُ ترِکُٹی چھُٹسی	----	ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ
سہجِ ملِۓ سُکھُ ہوءِ ۔۔		ਸਹਜਿ ਮਿਲਿਐ ਸੁਖੁ ਹੋਇ ॥
نِج گھرِ مہلُ[1] پچھاٹیئےَ	----	ਨਿਜ ਘਰਿ ਮਹਲੁ ਪਛਾਣੀਐ
ندرِ کرے ملُ دھوءِ ۔۔3۔۔ | محلُ[1]۔		ਨਦਰਿ ਕਰੇ ਮਲੁ ਧੋਇ ॥੩॥
بِنُ گُر مَیلُ ن اُترےَ	----	ਬਿਨੁ ਗੁਰ ਮੈਲੁ ਨ ਉਤਰੈ
بِنُ ہرِ کِءُ گھر واسُ ۔۔		ਬਿਨੁ ਹਰਿ ਕਿਉ ਘਰ ਵਾਸੁ ॥
ایکو سبدُ وِیچارِیۓَ	----	ਏਕੋ ਸਬਦੁ ਵੀਚਾਰੀਐ
اورتِیاگےَ آس ۔۔		ਅਵਰ ਤਿਆਗੈ ਆਸ ॥
نانک دیکھِ دِکھائیئےَ	----	ਨਾਨਕ ਦੇਖਿ ਦਿਖਾਈਐ
ہءُ سد بلِہارےَ جاسُ ۔۔4۔۔12۔۔		ਹਉ ਸਦ ਬਲਿਹਾਰੈ ਜਾਸੁ ॥੪॥੧੨॥
سِریراگُ مہلا[1] 1 ۔۔ | محلا[1]۔	----	ਸਿਰੀਰਾਗੁ ਮਹਲਾ ੧ ॥

دھرِگ جیونُ دوہاگنی مُٹھی دُوجے بھاءِ --	----	ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
کلر کیری کندھ جِءُ اہِنس کِرِ ڈھہِ پاءِ --	----	ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
بِنُ سبدے سُکھُ نا تھیئے پِر بِنُ دُوکھُ ن جاءِ --1--	----	ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
مُندھے پِر بِنُ کِیا سِیگارُ --	----	ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
دِرِ گھرِ ڈھوئی ن لہے درگہ جھوٹھُ کھیارُ[1] --1-- رہاءُ -- |	Page# [19]	ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥
[1]خُیارُ-		
آپِ سُجانُ ن بھُلئی سچا وڈ کرسانُ --	----	ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
پہِلا دھرتی سادھِ کے سچُ نامُ دے دانُ --	----	ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
نءُ نِدھِ اُپجے نامُ ایکُ کرمِ پوے نیسانُ[1] --2-- | [1]نیشانُ-	----	ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
گُر کءُ جانِ ن جانئی کِیا تِس چجُ اچارُ --	----	ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
اندھلے نامُ وِسارِیا منمکھِ اندھ گُبارُ[1] -- | [1]غُبارُ-	----	ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥

آوݨُ جاݨُ ن چُکئی مرِ جنمے ہوءِ کھُیارُ[1] --3-- | [1]خُیارُ-	----	ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
چنّدنُ مولِ اݨائیا کُنگُو مانگ سنّدھُورُ --	----	ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
چویا چنّدنُ بہُ گھݨا پانا نالِ کپُورُ --	----	ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
جے دھن کنّتِ ن بھاوئی ت سبھِ اڈنّبر کوڑُ --4--	----	ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
سبھِ رس بھوگݨ بادِ ہہِ سبھِ سیگار وِکار --	----	ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
جب لگُ سبدِ ن بھیدِیئے کِءُ سوہے گُردُیارِ --	----	ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
نانک دھنّنُ سُہاگݨی جِن سہ نالِ پیارُ --5--13--	----	ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥
سِریراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
سُنجی دیہ ڈراوݨی جا جیءُ وِچہُ جاءِ --	----	ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
بھاہِ بلنّدی وِجھوی دھُوءُ ن نِکسِئو کاءِ --	----	ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥

پنّچے رُنّنے دُکھِ بھرے بِنسے دُوجے بھاءِ --1--	----	ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥
مُوڑے رامُ جپہُ گُنڑ سارِ --	----	ਮੂੜੇ ਰਾਮੁ ਜਪਹੁ ਗੁਣ ਸਾਰਿ ॥
ہئُمےَ ممتا موہنڑی سبھ مُٹھی اہنّکارِ --1-- رہاءُ --	----	ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥
جِنی نامُ وِسارِیا دُوجی کارےَ لگِ --	----	ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
دُبِدھا لاگے پچِ مُۓ انّترِ ترِسنا اگِ --	----	ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
گُرِ راکھے سے اُبرے ہورِ مُٹھی دھنّدھےَ ٹھگِ --2--	----	ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥
مُئی پرِیتِ پِیارُ گِئیا مُیا وَیرُ وِرودھُ --	----	ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
دھنّدھا تھکا ہءُ مُئی ممتا مائِیا کرّودھُ --	----	ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
کرمِ ملےَ سچُ پائیۓَ گُرمُکھِ سدا نِرودھُ --3--	----	ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥
سچی کارےَ سچُ ملےَ گُرمتِ ملےَ پاءِ --	----	ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥

سو نرُ جنمّےَ نا مرےَ نا آوےَ نا جاءِ ۔۔	----	ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
نانك دِرِ پردھانُ سو درگہِپَیدھا جاءِ ۔۔4۔۔14۔۔	----	ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥
سِریراگُ مہل[1] 1 ۔۔ | [1]محل۔	----	ਸਿਰੀਰਾਗੁ ਮਹਲ ੧ ॥
تنُ جلِ بلِ ماٹی بھئِیا منُ مائِیا موہِ منُورُ ۔۔	----	ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
ائُگݨ پھِرِ لاگُو بھۓ کُورِ وجاوےَ تُورُ ۔۔	----	ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
بِنُ سبدےَ بھرمائیِۓَ دُبِدھا ڈوبے پُورُ ۔۔1۔۔	----	ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
من رے سبدِ ترہُ چِتُ لاءِ ۔۔	----	ਮਨ ਰੇ ਸਬਦਿ ਤਰਹੁ ਚਿਤੁ ਲਾਇ ॥
جِنِ گُرمُکھِ نامُ ن بُوجھِیا مرِ جنمےَ آوےَ جاءِ ۔۔1۔۔ رہاءُ ۔۔	----	ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥
تنُ سُوچا سو آکھیِۓَ جِسُ مہِ ساچا ناءُ ۔۔	----	ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
بھےَ سچِ راتی دیہُری جِہوا سچُ سُیاءُ ۔۔	----	ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥

سچی ندرِ نِہالیئَ	----	ਸਚੀ ਨਦਰਿ ਨਿਹਾਲੀਐ
بہُڑِ ن پاوےَ تاءُ ـ ـ2ـ ـ		ਬਹੁੜਿ ਨ ਪਾਵੈ ਤਾਉ ॥੨॥
ساچے تے پونا بھِئیا	----	ਸਾਚੇ ਤੇ ਪਵਨਾ ਭਇਆ
پونےَ تے جلُ ہوءِ ـ ـ		ਪਵਨੈ ਤੇ ਜਲੁ ਹੋਇ ॥
جل تے تِربھوݨُ ساجِیا	----	ਜਲ ਤੇ ਤ੍ਰਿਭਵਣੁ ਸਾਜਿਆ
گھٹِ گھٹِ جوتِ سموءِ ـ ـ		ਘਟਿ ਘਟਿ ਜੋਤਿ ਸਮੋਇ ॥
نِرملُ مَیلا نا تھیئَ	----	ਨਿਰਮਲੁ ਮੈਲਾ ਨਾ ਥੀਐ
سبدِ رتے پتِ ہوءِ ـ ـ3ـ ـ		ਸਬਦਿ ਰਤੇ ਪਤਿ ਹੋਇ ॥੩॥
اِہُ منُ ساچِ سنّتوکھیا	----	ਇਹੁ ਮਨੁ ਸਾਚਿ ਸੰਤੋਖਿਆ
ندرِ کرے تِسُ ماہِ ـ ـ		ਨਦਰਿ ਕਰੇ ਤਿਸੁ ਮਾਹਿ ॥
پنّچ بھُوت سچِ بھےَ رتے	Page# [20]	ਪੰਚ ਭੂਤ ਸਚਿ ਭੈ ਰਤੇ
جوتِ سچی من ماہِ ـ ـ		ਜੋਤਿ ਸਚੀ ਮਨ ਮਾਹਿ ॥
نانک اَئُگݨ وِیسرے	----	ਨਾਨਕ ਅਉਗਣ ਵੀਸਰੇ
گُرِ راکھے پتِ تاہِ ـ ـ4ـ ـ15ـ ـ		ਗੁਰਿ ਰਾਖੇ ਪਤਿ ਤਾਹਿ ॥੪॥੧੫॥
سِریراگُ مہلا[1] 1 ـ ـ | [1]محلاـ	----	ਸਿਰੀਰਾਗੁ ਮਹਲਾ ੧ ॥
نانک بیڑی سچ کی	----	ਨਾਨਕ ਬੇੜੀ ਸਚ ਕੀ
ترِیئَ گُر وِیچارِ ـ ـ		ਤਰੀਐ ਗੁਰ ਵੀਚਾਰਿ ॥
اِکِ آوہِ اِکِ جاوہی	----	ਇਕਿ ਆਵਹਿ ਇਕਿ ਜਾਵਹੀ
پُورِ بھرے اہنّکارِ ـ ـ		ਪੂਰਿ ਭਰੇ ਅਹੰਕਾਰਿ ॥

منہٹھِ متی بُوڈِیۓَ گُرمُکھِ سچُ سُ تارِ ـ ـ1ـ ـ	----	ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
گُر بِنُ کِءُ ترِیۓَ سُکھُ ہوءِ ـ ـ	----	ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
جِءُ بھاوےَ تِءُ راکھُ تُوُ مےَ اورُ ن دُوجا کوءِ ـ ـ1ـ ـ رہاءُ ـ ـ	----	ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥
آگےَ دیکھءُ ڈءُ جلےَ پاچھےَ ہرِئو انّگُورُ ـ ـ	----	ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
جِس تے اُپجےَ تِس تے بنسےَ گھٹِ گھٹِ سچُ بھرپُورِ ـ ـ	----	ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
آپے میلِ مِلاوہی ساچےَ مہلِ[1] ہدُورِ[2] ـ ـ2ـ ـ | [1]محلِ ـ [2]حدُورِ ـ	----	ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
ساہِ ساہِ تُجھُ سنّملا کدے ن وِسارےءُ ـ ـ	----	ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
جِءُ جِءُ ساہبُ[1] منِ وسےَ گُرمُکھِ انّمرِتُ پےءُ ـ ـ | [1]صاحبُ ـ	----	ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
منُ تنُ تیرا تُوُ دھݨی گربُ نِوارِ سمےءُ ـ ـ3ـ ـ	----	ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
جِنِ ایہُ جگتُ اُپائِیا ترِبھوݨُ کرِ آکارُ ـ ـ	----	ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥

گُرمُکھِ چانݨُ جاݨیٔے منمُکھِ مُگدھُ گُبارُ[1] ۔۔ | [1]غُبارُ۔	----	ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
گھٹِ گھٹِ جوتِ نِرنّتری بُوجھےَ گُرمتِ سارُ ۔۔4۔۔	----	ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
گُرمُکھِ جِنی جاݨِیا تِن کیچےَ ساباسِ ۔۔	----	ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
سچے سیتی رلِ ملے سچے گُݨ پرگاسِ ۔۔	----	ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
نانک نامِ سنّتوکھِیا جی ءُ پِنّڈُ پّربھ پاسِ ۔۔5۔۔16۔۔	----	ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥
سِرِیراگُ مہلا[1] 1 ۔۔ | [1]محلا۔	----	ਸਿਰੀਰਾਗੁ ਮਹਲਾ ੧ ॥
سُݨِ من مِتّرپیارِیا مِلُ ویلا ہےَ ایہ ۔۔	----	ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
جب لگُ جوبنِ ساسُ ہےَ تب لگُ اِہُ تنُ دیہ ۔۔	----	ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
بِنُ گُݨ کامِ ن آوئی ڈھہِ ڈھیری تنُ کھیہ ۔۔1۔۔	----	ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
میرے من لےَ لاہا گھرِ جاہِ ۔۔	----	ਮੇਰੇ ਮਨ ਲੈ ਲਾਹਾ ਘਰਿ ਜਾਹਿ ॥

گُرمُکھِ نامُ سلاہیئےَ[1]
ہئُمےَ نِوری بھاہِ --1-- رہاءُ -- |

ਗੁਰਮੁਖਿ ਨਾਮੁ ਸਲਾਹੀਐ
ਹਉਮੈ ਨਿਵਰੀ ਭਾਹਿ ॥੧॥ ਰਹਾਉ ॥

[1]سلاحیئےَ-

سُݨِ سُݨِ گنّڈھݨُ گنّڈھیئےَ
لِکھِ پڑِ بُجھہِ بھارُ --

ਸੁਣਿ ਸੁਣਿ ਗੰਢਣੁ ਗੰਢੀਐ
ਲਿਖਿ ਪੜਿ ਬੁਝਹਿ ਭਾਰੁ ॥

ترِّسنا اہِنِس اگلی
ہئُمےَ روگُ وِکارُ --

ਤ੍ਰਿਸਨਾ ਅਹਿਨਿਸਿ ਅਗਲੀ
ਹਉਮੈ ਰੋਗੁ ਵਿਕਾਰੁ ॥

اوہُ ویپرواہُ اتولوا
گُرمتِ کیِمتِ[1] سارُ --2-- | [1]قیمتِ-

ਓਹੁ ਵੇਪਰਵਾਹੁ ਅਤੋਲਵਾ
ਗੁਰਮਤਿ ਕੀਮਤਿ ਸਾਰੁ ॥੨॥

لکھ سِیاݨپ جے کری
لکھ سِءُ پرِّیتِ مِلاپُ --

ਲਖ ਸਿਆਣਪ ਜੇ ਕਰੀ
ਲਖ ਸਿਉ ਪ੍ਰੀਤਿ ਮਿਲਾਪੁ ॥

بِنُ سنّگتِ سادھ ن دھرّاپییا
بِنُ ناوےَ دُوکھ سنّتاپُ --

ਬਿਨੁ ਸੰਗਤਿ ਸਾਧ ਨ ਧ੍ਰਾਪੀਆ
ਬਿਨੁ ਨਾਵੈ ਦੂਖ ਸੰਤਾਪੁ ॥

ہرِ جپِ جیئڑے چھُٹیئےَ
گُرمُکھِ چینےَ آپُ --3--

ਹਰਿ ਜਪਿ ਜੀਅਰੇ ਛੁਟੀਐ
ਗੁਰਮੁਖਿ ਚੀਨੈ ਆਪੁ ॥੩॥

تنُ منُ گُرپہِ ویچِیا
منُ دِییا سِرُ نالِ --

ਤਨੁ ਮਨੁ ਗੁਰ ਪਹਿ ਵੇਚਿਆ
ਮਨੁ ਦੀਆ ਸਿਰੁ ਨਾਲਿ ॥

ترِّبھوݨُ کھوجِ ڈھنّڈھولیا
گُرمُکھِ کھوجِ نِہالِ --

ਤ੍ਰਿਭਵਣੁ ਖੋਜਿ ਢੰਢੋਲਿਆ
ਗੁਰਮੁਖਿ ਖੋਜਿ ਨਿਹਾਲਿ ॥

سَتگُرِ میلِ مِلائِیا نانکُ سو پرّبھُ نالِ --4--17--	----	ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
سِرِیراگُ مہلا[1] 1 -- | محلا[1]-	----	ਸਿਰੀਰਾਗੁ ਮਹਲਾ ੧ ॥
مرݨےَ کی چِنّتا نہی جِیوݨ کی نہی آس --	----	ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
تُوُ سرب جِیِیا پرّتِپالہی لیکھےَ ساس گِراس --	----	ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
انّترِ گُرمُکھِ تُوُ وسہِ جِءُ بھاوےَ تِءُ نِرجاسِ --1--	----	ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
جِیئڑے رام جپت منُ مانُ --	----	ਜੀਅਰੇ ਰਾਮ ਜਪਤ ਮਨੁ ਮਾਨੁ ॥
انّترِ لاگی جلِ بُجھی پائِیا گُرمُکھِ گِیانُ --1-- رہاءُ --	----	ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥
انّتر کی گتِ جاݨیِئےَ گُر ملیِئےَ سنّک اُتارِ --	Page# [21]	ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
مُئِیا جِتُ گھرِ جائیِئےَ تِتُ جِیودِیا مرُ مارِ --	----	ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
انہد سبدِ سُہاوݨے پائیِئےَ گُر وِیچارِ --2--	----	ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

انہد بانٗی پائیئَے تہ ہئُمَے ہوءِ بِناسُ --	----	ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ستگُرُ سیوے آپٹا ہءُ سد کُربانٗے[1] تاسُ -- | [1]قُربانٗے-	----	ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
کھڑِ درگہ پَینائیئَے مُکھِ ہرِ نامِ نِواسُ --3--	----	ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥
جہ دیکھا تہ روِ رہے سِو سکتی کا میلُ --	----	ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
ترِہُ گُنٗ بندھی دیہُری جو آئیا جگِ سو کھیلُ --	----	ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
وِجوگی دُکھِ وِچھُڑے منمُکھِ لہہِ ن میلُ --4--	----	ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥
منُ بَیراگی گھرِ وسےَ سچ بھے راتا ہوءِ --	----	ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
گِیان مہارسُ بھوگوے باہُڑِ بھُوکھ ن ہوءِ --	----	ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
نانک اِہُ منُ مارِ مِلُ بھی پھِرِ دُکھُ ن ہوءِ --5--18--	----	ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥

ایہُ منو مُورکھُ لوبِھیا لوبھے لگا لوبھانُ[1] --	----	ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥
سبدِ ن بھیجےَ ساکتا دُرمتِ آونُ جانُ --	----	ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
سادھُو ستگُرُ جے ملےَ تا پائیئےَ گُنّی نِدھانُ --1--	----	ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
من رے ہئُمےَ چھوڑِ گمانُ --	----	ਮਨ ਰੇ ਹਉਮੈ ਛੋਡਿ ਗੁਮਾਨੁ ॥
ہرِ گرُ سرورُ سیوِ تُو پاوہِ درگہ مانُ --1-- رہاءُ --	----	ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥
رام نامُ جپِ دِنسُ راتِ گُرمُکھِ ہرِ دھنُ جانُ --	----	ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
سبھِ سُکھ ہرِ رس بھوگنْے سنّت سبھا مِلِ گِیانُ --	----	ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥
نِتِ اہِنِسِ ہرِ پّربھُ سیوِیا ستگُرِ دِییا نامُ --2--	----	ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥
کُوکر کُوڑُ کمائیئےَ گُر نِنّدا پچےَ پچانُ --	----	ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
بھرمے بھُولا دُکھُ گھنْو جمُ مارِ کرےَ کھُلھانُ --	----	ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥

[1] لوبھانُ-

منمُکھِ سُکھُ ن پائیۓ گُرمُکھِ سُکھُ سُبھانُ --3--	----	ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥
اَتھےَ دھنّدھُ پِٹائیۓ سچُ لِکھتُ پروانُ --	----	ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥
ہرِ سجنڑُ گُرُ سیودا گُر کرنڑی پردھانُ --	----	ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥
نانکُ نامُ ن وِیسرےَ کرمِ سچےَ نیسانڑُ[1] --4--19-- | [1]نیشانڑُ-	----	ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
اِکُ تِلُ پِیارا وِیسرےَ روگُ وڈا من ماہِ --	----	ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
کِءُ درگہ پتِ پائیۓ جا ہرِ ن وسےَ من ماہِ --	----	ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
گُرِ ملِۓ سُکھُ پائیۓ اگنِ مرےَ گُنڑ ماہِ --1--	----	ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥
من رے اہِنِس ہرِ گُنڑ سارِ --	----	ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
جِن کھِنُ پلُ نامُ ن وِیسرےَ تے جن وِرلے سنّسارِ --1-- رہاءُ --	----	ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥

جوتی جوت مِلائیئے
سُرتی سُرتِ سنّجوگُ --

ਜੋਤੀ ਜੋਤਿ ਮਿਲਾਈਐ
ਸੁਰਤੀ ਸੁਰਤਿ ਸੰਜੋਗੁ ॥

ہِنّسا ہئُمےَ گتُ گئے
ناہی سہسا سوگُ --

ਹਿੰਸਾ ਹਉਮੈ ਗਤੁ ਗਏ
ਨਾਹੀ ਸਹਸਾ ਸੋਗੁ ॥

گُرمُکھِ جِسُ ہرِ منِ وسےَ
تِسُ میلے گُرُ سنّجوگُ --2--

ਗੁਰਮੁਖਿ ਜਿਸੁ ਹਰਿ ਮਨਿ ਵਸੈ
ਤਿਸੁ ਮੇਲੇ ਗੁਰੁ ਸੰਜੋਗੁ ॥੨॥

کائِیا کامنِ جے کری
بھوگے بھوگنْہارُ --

ਕਾਇਆ ਕਾਮਣਿ ਜੇ ਕਰੀ
ਭੋਗੇ ਭੋਗਣਹਾਰੁ ॥

تِسُ سِءُ نیہُ ن کیِجئی
جو دِسےَ چلنْہارُ --

ਤਿਸੁ ਸਿਉ ਨੇਹੁ ਨ ਕੀਜਈ
ਜੋ ਦੀਸੈ ਚਲਣਹਾਰੁ ॥

گُرمُکھِ روہِ سوہاگنْی
سو پرّبھُ سیج بھتارُ --3--

ਗੁਰਮੁਖਿ ਰਵਹਿ ਸੋਹਾਗਣੀ
ਸੋ ਪ੍ਰਭੁ ਸੇਜ ਭਤਾਰੁ ॥੩॥

Page# [22]

چارے اگنِ نِوارِ مرُ
گُرمُکھِ ہرِ جلُ پاءِ --
ਚਾਰੇ ਅਗਨਿ ਨਿਵਾਰਿ ਮਰੁ
ਗੁਰਮੁਖਿ ਹਰਿ ਜਲੁ ਪਾਇ ॥

انّترِ کملُ پرّگاسِیا
انّمرِتُ بھریا اگھاءِ --

ਅੰਤਰਿ ਕਮਲੁ ਪ੍ਰਗਾਸਿਆ
ਅੰਮ੍ਰਿਤੁ ਭਰਿਆ ਅਘਾਇ ॥

نانک ستگُرُ میِتُ کرِ
سچُ پاوہِ درگہ جاءِ --4--20--

ਨਾਨਕ ਸਤਗੁਰੁ ਮੀਤੁ ਕਰਿ
ਸਚੁ ਪਾਵਹਿ ਦਰਗਹ ਜਾਇ ॥੪॥੨੦॥

سِریراگُ مہلا[1] 1 -- | محلا[1]

ਸਿਰੀਰਾਗੁ ਮਹਲਾ ੧ ॥

ہرِ ہرِ جپہُ پیارِیا گُرمتِ لے ہرِ بولِ ۔۔	----	ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
منُ سچ کسوٹی لائیئَ تُلیئَ پُورےَ تولِ ۔۔	----	ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
کِیمتِ[1] کِنےَ ن پائیئَ رِد مانٹک مولِ امولِ ۔۔1۔۔ | [1]قیمتِ۔	----	ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
بھائی رے ہرِ ہِیرا گُر ماہِ ۔۔	----	ਭਾਈ ਰੇ ਹਰਿ ਹੀਰਾ ਗੁਰ ਮਾਹਿ ॥
ستسنّگتِ ستگُرُ پائیئَ اہِنِس سبدِ سلاہِ[1] ۔۔1۔۔ رہاءُ ۔۔ | [1]سلاحِ۔	----	ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
سچُ وکھرُ دھنُ راسِ لےَ پائیئَ گُر پرگاسِ ۔۔	----	ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
جِءُ اگنِ مرےَ جلِ پائِئَ تِءُ ترِسنا داسنِ داسِ ۔۔	----	ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
جم جنّدارُ ن لگئی اِءُ بھئُجلُ ترےَ تراسِ ۔۔2۔۔	----	ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
گُرمُکھِ کُوڑُ ن بھاوئی سچِ رتے سچ بھاءِ ۔۔	----	ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
ساکت سچُ ن بھاوئی کُوڑےَ کُوڑی پانْءِ ۔۔	----	ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥

سِچ رتے گُرِ میلِئے سچے سِچ سماءِ --3--	----	ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
من مہِ ماݨکُ لالُ نامُ رتنُ پدارتھُ ہِیرُ --	----	ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
سچُ وکھرُ دھنُ نامُ ہے گھٹِ گھٹِ گہِر گنّبھِیرُ --	----	ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
نانک گُرمُکھِ پائیئے دئِیا کرے ہرِ ہِیرُ --4--21--	----	ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
بھرمے بھاہِ ن وِجھوے جے بھوے دِسنّتر دیسُ --	----	ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥
انتّرِ مَیلُ ن اُترے دھرِگُ جِیوݨُ دھرِگُ ویسُ --	----	ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
ہورُ کتے بھگتِ ن ہووئی بِنُ ستِگُر کے اُپدیس --1--	----	ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥
من رے گُرمُکھِ اگنِ نوارِ --	----	ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥
گُر کا کہِیا منِ وسے ہئُمے ترِسنا مارِ --1-- رہاءُ --	----	ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

مَنُ مانٹکُ نِرمولُ ہےَ
رام نامِ پتِ پاءِ --

ਮਨੁ ਮਾਣਕੁ ਨਿਰਮੋਲੁ ਹੈ
ਰਾਮ ਨਾਮਿ ਪਤਿ ਪਾਇ ॥

مِلِ ستسنّگتِ ہرِ پائیئےَ
گُرمُکھِ ہرِ لو لاءِ --

ਮਿਲਿ ਸਤਸੰਗਤਿ ਹਰਿ ਪਾਈਐ
ਗੁਰਮੁਖਿ ਹਰਿ ਲਿਵ ਲਾਇ ॥

آپُ گِئیا سُکھُ پائِئیا
مِلِ سللےَ سلل سماءِ --2--

ਆਪੁ ਗਇਆ ਸੁਖੁ ਪਾਇਆ
ਮਿਲਿ ਸਲਲੈ ਸਲਲ ਸਮਾਇ ॥੨॥

جِنِ ہرِ ہرِ نامُ ن چیتِئو
سُ ائُگُنِ آوےَ جاءِ --

ਜਿਨਿ ਹਰਿ ਹਰਿ ਨਾਮੁ ਨ ਚੇਤਿਓ
ਸੁ ਅਉਗੁਣਿ ਆਵੈ ਜਾਇ ॥

جِسُ ستگُرُ پُرکھُ ن بھیٹِئو
سُ بھئُجلِ پچےَ پچاءِ --

ਜਿਸੁ ਸਤਗੁਰੁ ਪੁਰਖੁ ਨ ਭੇਟਿਓ
ਸੁ ਭਉਜਲਿ ਪਚੈ ਪਚਾਇ ॥

اِہُ مانٹکُ جیءُ نِرمولُ ہے
اِءُ کئُڈی بدلےَ جاءِ --3--

ਇਹੁ ਮਾਣਕੁ ਜੀਉ ਨਿਰਮੋਲੁ ਹੈ
ਇਉ ਕਉਡੀ ਬਦਲੈ ਜਾਇ ॥੩॥

جِنّا ستگُرُ رِس ملےَ
سے پُورے پُرکھ سُجانْ --

ਜਿੰਨਾ ਸਤਗੁਰੁ ਰਸਿ ਮਿਲੈ
ਸੇ ਪੂਰੇ ਪੁਰਖ ਸੁਜਾਣ ॥

گُر مِلِ بھئُجلُ لنّگھیئےَ
درگہ پتِ پروانُْ --

ਗੁਰ ਮਿਲਿ ਭਉਜਲੁ ਲੰਘੀਐ
ਦਰਗਹ ਪਤਿ ਪਰਵਾਣੁ ॥

نانک تے مُکھ اُجلے
دھُنِ اُپجےَ سبدُ نِیسانُْ[1] --4--22-- |

ਨਾਨਕ ਤੇ ਮੁਖ ਉਜਲੇ
ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

[1]نیشانُْ-

سِریراگُ مہلا[1] 1 -- | [1]محلا-

ਸਿਰੀਰਾਗੁ ਮਹਲਾ ੧ ॥

وݨجُ کرہُ وݨجارِہو وکھرُ لیہُ سمالِ --	----	ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
تَیسی وستُ وِساہیئَ جَیسی نبھےَ نالِ --	----	ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
اگےَ ساہُ سُجاݨُ ہےَ لَیسی وستُ سمالِ --1--	----	ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
بھائی رے رامُ کہہُ چِتُ لاءِ --	----	ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
ہرِ جسُ وکھرُ لےَ چلہُ سہُ دیکھےَ پتیِیاءِ --1-- رہاءُ --	----	ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥
جِنا راسِ ن سچُ ہےَ کِءُ تِنا سُکھُ ہوءِ --	Page# [23]	ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
کھوٹےَ وݨجِ وݨنّجِئَ منُ تنُ کھوٹا ہوءِ --	----	ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
پھاہی پھاتھے مِرگ جِءُ دُوکھُ گھݨو نِت روءِ --2--	----	ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
کھوٹے پوتےَ نا پوہِ تِن ہرِ گُر درسُ ن ہوءِ --	----	ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
کھوٹے جاتِ[1] ن پتِ ہےَ کھوٹِ ن سیِجھسِ کوءِ -- | [1]زاتِ-	----	ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥

کھوٹے کھوٹُ کماوݨا آءِ گِئیا پتِ کھوءِ --3--	----	ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
نانکؕ منُ سمجھائیئَ گُر کےَ سبدِ سالاہ[1] -- | [1]سالاح-	----	ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
رام نام رنّگِ رتِیا بھارُ ن بھرمُ تِناہ --	----	ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
ہرِ جپِ لاہا اگلا نِربھءُ ہرِ من ماہ --4--23--	----	ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥
سِرِیراگُ مہلا[1] 1 گھرُ 2 -- | [1]محلا-	----	ਸਿਰੀਰਾਗੁ ਮਹਲਾ ੧ ਘਰੁ ੨ ॥
دھنُ جوبنُ ارُ پھُلڑا ناٹھِیئڑے دِن چارِ --	----	ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
پبݨِ کیرے پت جِءُ ڈھلِ ڈھُلِ جُنّمݨہار --1--	----	ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥
رنّگُ ماݨِ لےَ پِیارِیا جا جوبنُ نءُ ہُلا --	----	ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
دِن تھوڑڑے تھکے بھِئیا پُراݨا چولا --1-- رہاءُ --	----	ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥
سجݨ میرے رنّگُلے جاءِ سُتے جِیراݨِ --	----	ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

ہنّ بھی ونّجا ڈُمنڑی
رووا جھیݨی باݨِ ۔۔2۔۔

ਹੰ ਭੀ ਵੰਞਾ ਡੁਮਣੀ
ਰੋਵਾ ਝੀਣੀ ਬਾਣਿ ॥੨॥

کی ن سُݨیہی گورِیۓ
آپݨ کنّنی سوءِ ۔۔

ਕੀ ਨ ਸੁਣੇਹੀ ਗੋਰੀਏ
ਆਪਣ ਕੰਨੀ ਸੋਇ ॥

لگی آوہِ ساہُرے
نِت ن پیئِیا ہوءِ ۔۔3۔۔

ਲਗੀ ਆਵਹਿ ਸਾਹੁਰੈ
ਨਿਤ ਨ ਪੇਈਆ ਹੋਇ ॥੩॥

نانک سُتی پیئیۓ
جاݨُ وِرتی سنّنِ ۔۔

ਨਾਨਕ ਸੁਤੀ ਪੇਈਐ
ਜਾਣੁ ਵਿਰਤੀ ਸੰਨਿ ॥

گُݨا گوائی گنّٹھڑی
اوگݨ چلی بنّنِ ۔۔4۔۔24۔۔

ਗੁਣਾ ਗਵਾਈ ਗੰਠੜੀ
ਅਵਗਣ ਚਲੀ ਬੰਨਿ ॥੪॥੨੪॥

سِرِیراگُ مہلا[1] 1 گھرُ دوجا 2 ۔۔ | [1] محلا۔

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥

آپے رسِیا آپِ رسُ
آپے راوݨہارُ ۔۔

ਆਪੇ ਰਸੀਆ ਆਪਿ ਰਸੁ
ਆਪੇ ਰਾਵਣਹਾਰੁ ॥

آپے ہووے چولڑا
آپے سیج بھتارُ ۔۔1۔۔

ਆਪੇ ਹੋਵੈ ਚੋਲੜਾ
ਆਪੇ ਸੇਜ ਭਤਾਰੁ ॥੧॥

رنّگِ رتا میرا ساہِبُ[1]
روِ رہِیا بھرپُورِ ۔۔1۔۔ رہاءُ ۔۔ |

[1] صاحِبُ۔

ਰੰਗਿ ਰਤਾ ਮੇਰਾ ਸਾਹਿਬੁ
ਰਵਿ ਰਹਿਆ ਭਰਪੂਰਿ ॥੧॥ ਰਹਾਉ ॥

آپے ماچھی مچھُلی
آپے پاݨی جالُ ۔۔

ਆਪੇ ਮਾਛੀ ਮਛੁਲੀ
ਆਪੇ ਪਾਣੀ ਜਾਲੁ ॥

آپے جال منڈکڑا آپے انّدرِ لالُ ـــ2ـــ	----	ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
آپے بہُ بِدھِ رنّگُلا سکھیۓ میرا لالُ ـــ	----	ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
نِت روےَ سوہاگنڑی دیکھُ ہمارا ہالُ ـــ3ـــ	----	ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
پرّنڑوےَ نانکُ بینتی تُو سرورُ تُو ہنّسُ ـــ	----	ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
کئُلُ تُو ہےَ کوِییا تُو ہےَ آپے ویکھِ وِگسُ ـــ4ـــ25ـــ	----	ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥
سِریراگُ مہلا[1] 1 گھرُ 3 ـــ | [1]محلا	----	ਸਿਰੀਰਾਗੁ ਮਹਲਾ ੧ ਘਰੁ ੩ ॥
اِہُ تنُ دھرتی بِیجُ کرما کرو سلِل آپاءُ سارِنّگپانڑی ـــ	----	ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
منُ کِرسانڑُ ہرِ رِدےَ جنّماءِ لےَ اِءُ پاوسِ پدُ نِربانڑی ـــ1ـــ	----	ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥
کاہے گربسِ مُوڑے مائِیا ـــ	----	ਕਾਹੇ ਗਰਬਸਿ ਮੂੜੇ ਮਾਇਆ ॥
پِت سُتو سگل کالتّر ماتا تیرے ہوہِ ن انّتِ سکھائِیا ـــ رہاءُ ـــ	----	ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥

بِکھےَ بِکار دُسٹ کِرکھا کرے
اِن تجِ آتمےَ ہوءِ دھِیائی --

ਬਿਖੈ ਬਿਕਾਰ ਦੁਸਟ ਕਿਰਖਾ ਕਰੇ
ਇਨ ਤਜਿ ਆਤਮੈ ਹੋਇ ਧਿਆਈ ॥

جپُ تپُ سنّجمُ ہوہِ جب راکھے
کملُ بگسےَ مدھُ آسّرمائی --2--

ਜਪੁ ਤਪੁ ਸੰਜਮੁ ਹੋਹਿ ਜਬ ਰਾਖੇ
ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥

بیس سپتاہرو باسرو سنّگرہےَ
تِینِ کھوڑا نِت کالُ سارےَ --

ਬੀਸ ਸਪਤਾਹਰੋ ਬਾਸਰੋ ਸੰਗ੍ਰਹੈ
ਤੀਨਿ ਖੋੜਾ ਨਿਤ ਕਾਲੁ ਸਾਰੈ ॥

دس اٹھار مےَ اپرنّپرو چینےَ
کہےَ نانکُ اِو ایکُ تارےَ --3--26--

ਦਸ ਅਠਾਰ ਮੈ ਅਪਰੰਪਰੋ ਚੀਨੈ
ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥

سِرِیراگُ مہلا[1] 1 گھرُ 3 -- | [1]محلا۔

Page# [24]

ਸਿਰੀਰਾਗੁ ਮਹਲਾ ੧ ਘਰੁ ੩ ॥

املُ[1] کرِ دھرتی بیجُ سبدو کرِ
سچ کی آب نِت دیہِ پانْی -- | [1]عملُ۔

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ
ਸਚ ਕੀ ਆਬ ਨਿਤ ਦੇਹਿ ਪਾਣੀ ॥

ہوءِ کِرسانْ اِیمانُ جنّماءِ لےَ
بھِستُ دوجکُ[1] مُوڑے ایو جانْی --1-- |
[1]دوزکُ۔

ਹੋਇ ਕਿਰਸਾਣੁ ਈਮਾਨੁ ਜੰਮਾਇ ਲੈ
ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥

متُ جانْ سہِ گلی پائِیا --

ਮਤੁ ਜਾਣ ਸਹਿ ਗਲੀ ਪਾਇਆ ॥

مال کےَ مانْےَ رُوپ کی سوبھا
اِتُ بِدھی جنمُ گوائِیا --1-- رہاءُ --

ਮਾਲ ਕੈ ਮਾਣੈ ਰੂਪ ਕੀ ਸੋਭਾ
ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥

اَیب[1] تنِ چِکڑو اِہُ منُ مِیڈکو
کمل کی سار نہی مُولِ پائی -- | [1]عِیب۔

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ
ਕਮਲ ਕੀ ਸਾਰ ਨਹੀ ਮੂਲਿ ਪਾਈ ॥

بھؤرُ اُستادُ نِت بھاکھِیا بوٗلے کِ ءُ بُوجھے جا نہ بُجھائی ۔۔2۔۔	ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥
آکھݨُ سُنݨا پئُݨ کی باݨی اِہُ منُ رتا مائِیا ۔۔	ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
کھسم[1] کی ندرِ دِلہِ پسِنّدے جِنی کرِ ایکُ دھِیائِیا ۔۔3۔۔ | [1]خصم۔	ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥
تِیہ کرِ رکھے پنّج کرِ ساتھی ناءُ سَیتانُ[1] متُ کٹِ جائی ۔۔ | [1]شَیطانُ۔	ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
نانکُ آکھےَ راہِ پےَ چلݨا مالُ دھنُ کِت کوٗ سنّجِیاہی ۔۔4۔۔27۔۔	ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥
سِرِیراگُ مہلا[1] 1 گھرُ 4 ۔۔ | [1]محلا۔	ਸਿਰੀਰਾਗੁ ਮਹਲਾ ੧ ਘਰੁ ੪ ॥
سوئی مئُلا جِنِ جگُ مئُلِیا ہرِیا کِیا سنّسارو ۔۔	ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥
آب کھاکُ[1] جِنِ بنّدھِ رہائی دھنّنُ سِرجݨہارو ۔۔1۔۔ | [1]خاکُ۔	ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥
مرݨا مُلا مرݨا ۔۔	ਮਰਣਾ ਮੁਲਾ ਮਰਣਾ ॥
بھی کرتارہُ ڈرݨا ۔۔1۔۔ رہاءُ ۔۔	ਭੀ ਕਰਤਾਰਹੁ ਡਰਣਾ ॥੧॥ ਰਹਾਉ ॥
تا توٗ مُلا تا توٗ کاجی[1] جاݨہِ نامُ کھُدائی[2] ۔۔ | [1]قاضی۔ [2]خُدائی۔	ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥

جے بہُتیرا پڑِیا ہووہِ کو رہےَ ن بھرِیۓَ پائی ــــ2ــــ	----	ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥
سوئی کاجی[1] جِنِ آپُ تجِیا اِکُ نامُ کِیا آدھارو ــــ | [1]قاضی۔	----	ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥
ہےَ بھی ہوسی جاءِ ن جاسی سچا سِرجنْہارو ــــ3ــــ	----	ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥
پنّج وکھت نِواج[1] گُجارہِ[2] پڑِہِ کتیب کُراݨا[3] ــــ | [1]نِواز۔ [2]غُزارہِ۔ [3]قُراݨا۔	----	ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥
نانکُ آکھےَ گور سدیئی رہِئو پِیݨا کھاݨا ــــ4ــــ28ــــ	----	ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥
سِرِیراگُ مہلا[1] 1 گھرُ 4 ــــ | [1]محلا۔	----	ਸਿਰੀਰਾਗੁ ਮਹਲਾ ੧ ਘਰੁ ੪ ॥
ایکُ سُیانُ دُءِ سُیانی نالِ ــــ	----	ਏਕੁ ਸੁਆਨੁ ਦੁਇ ਸੁਆਨੀ ਨਾਲਿ ॥
بھلکے بھئُکہِ سدا بِئیالِ ــــ	----	ਭਲਕੇ ਭਉਕਹਿ ਸਦਾ ਬਇਆਲਿ ॥
کُوڑُ چھُرا مُٹھا مُردارُ ــــ	----	ਕੂੜੁ ਛੁਰਾ ਮੁਠਾ ਮੁਰਦਾਰੁ ॥
دھاݨک رُوپِ رہا کرتار ــــ1ــــ	----	ਧਾਣਕ ਰੂਪਿ ਰਹਾ ਕਰਤਾਰ ॥੧॥
مےَ پتِ کی پنّدِ ن کرݨی کی کار ــــ	----	ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
ہءُ بِگڑےَ رُوپِ رہا بِکرال ــــ	----	ਹਉ ਬਿਗੜੈ ਰੂਪਿ ਰਹਾ ਬਿਕਰਾਲ ॥
تیرا ایکُ نامُ تارے سنّسارُ ــــ	----	ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥

مےَ ایہا آس ایہو آدھارُ --1-- رہاءُ --	----	ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥
مُکھِ نِنّدا آکھا دِنُ راتِ --	----	ਮੁਖਿ ਨਿੰਦਾ ਆਖਾ ਦਿਨੁ ਰਾਤਿ ॥
پر گھرُ جوہی ںیچ سناتِ --	----	ਪਰ ਘਰੁ ਜੋਹੀ ਨੀਚ ਸਨਾਤਿ ॥
کامُ کرودھُ تنِ وسہِ چنڈّال --	----	ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
دھاݨک رُوپِ رہا کرتار --2--	----	ਧਾਣਕ ਰੂਪਿ ਰਹਾ ਕਰਤਾਰ ॥੨॥
پھاہی سُرتِ ملُوکی ویسُ --	----	ਫਾਹੀ ਸੁਰਤਿ ਮਲੂਕੀ ਵੇਸੁ ॥
ہءُ ٹھگواڑا ٹھگی دیسُ --	----	ਹਉ ਠਗਵਾੜਾ ਠਗੀ ਦੇਸੁ ॥
کھرا سِیاݨا بہُتا بھارُ --	----	ਖਰਾ ਸਿਆਣਾ ਬਹੁਤਾ ਭਾਰੁ ॥
دھاݨک رُوپِ رہا کرتار --3--	----	ਧਾਣਕ ਰੂਪਿ ਰਹਾ ਕਰਤਾਰ ॥੩॥
مےَ کیتا ن جاتا ہرامکھورُ[1] -- | [1]حرامکھورُ-	----	ਮੈ ਕੀਤਾ ਨ ਜਾਤਾ ਹਰਾਮਖੋਰੁ ॥
ہءُ کِیا مُہُ دیسا دُسٹُ چورُ --	----	ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
نانکُ ںیچُ کہےَ بیچارُ --	----	ਨਾਨਕੁ ਨੀਚੁ ਕਹੈ ਬੀਚਾਰੁ ॥
دھاݨک رُوپِ رہا کرتار --4--29--	----	ਧਾਣਕ ਰੂਪਿ ਰਹਾ ਕਰਤਾਰ ॥੪॥੨੯॥
سِریراگُ مہلا[1] 1 گھرُ 4 -- | [1]محلا-	----	ਸਿਰੀਰਾਗੁ ਮਹਲਾ ੧ ਘਰੁ ੪ ॥
ایکا سُرتِ جیتے ہےَ جیء --	----	ਏਕਾ ਸੁਰਤਿ ਜੇਤੇ ਹੈ ਜੀਅ ॥
سُرتِ وِہُوݨا کوءِ ن کیء --	----	ਸੁਰਤਿ ਵਿਹੂਣਾ ਕੋਇ ਨ ਕੀਅ ॥
جیہی سُرتِ تیہا تِن راہُ --	Page# [25]	ਜੇਹੀ ਸੁਰਤਿ ਤੇਹਾ ਤਿਨ ਰਾਹੁ ॥
لیکھا اِکو آوہُ جاہُ --1--	----	ਲੇਖਾ ਇਕੋ ਆਵਹੁ ਜਾਹੁ ॥੧॥
کاہے جیء کرہِ چتُرائی --	----	ਕਾਹੇ ਜੀਅ ਕਰਹਿ ਚਤੁਰਾਈ ॥

لیوےَ دیوےَ ڈھِل ن پائی --1-- رہاءُ --	----	ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
تیرے جیء جِیا کا توہِ --	----	ਤੇਰੇ ਜੀਅ ਜੀਆ ਕਾ ਤੋਹਿ ॥
کِت کءُ ساہِب[1] آوہِ روہِ -- | [1]صاحِب-	----	ਕਿਤ ਕਉ ਸਾਹਿਬ ਆਵਹਿ ਰੋਹਿ ॥
جے تُو ساہِب[1] آوہِ روہِ -- | [1]صاحِب-	----	ਜੇ ਤੂ ਸਾਹਿਬ ਆਵਹਿ ਰੋਹਿ ॥
تُو اونا کا تیرے اوہِ --2--	----	ਤੂ ਓਨਾ ਕਾ ਤੇਰੇ ਓਹਿ ॥੨॥
اسی بولِوِگاڑ وِگاڑہ بول --	----	ਅਸੀ ਬੋਲਵਿਗਾੜ ਵਿਗਾੜਹ ਬੋਲ ॥
تُو ندری اندّرِ تولہِ تول --	----	ਤੂ ਨਦਰੀ ਅੰਦਰਿ ਤੋਲਹਿ ਤੋਲ ॥
جہ کرݨی تہ پُوری متِ --	----	ਜਹ ਕਰਣੀ ਤਹ ਪੂਰੀ ਮਤਿ ॥
کرݨی باجھُ گھٹے گھٹِ --3--	----	ਕਰਣੀ ਬਾਝਹੁ ਘਟੇ ਘਟਿ ॥੩॥
پّرݨوتِ نانک گِیانی کیسا ہوءِ --	----	ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
آپُ پچھاݨےَ بُوجھےَ سوءِ --	----	ਆਪੁ ਪਛਾਣੈ ਬੂਝੈ ਸੋਇ ॥
گُر پرسادِ کرے بِیچارُ --	----	ਗੁਰ ਪਰਸਾਦਿ ਕਰੇ ਬੀਚਾਰੁ ॥
سو گِیانی درگہ پرواݨُ --4--30--	----	ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
سِریراگُ مہلا[1] 1 گھرُ 4 -- | [1]محلا-	----	ਸਿਰੀਰਾਗੁ ਮਹਲਾ ੧ ਘਰੁ ੪ ॥
تُو دِریاءُ №دانا بِینا مےَ مچھُلی کیسے انّتُ لہاI --	----	ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ। ॥
جہ جہ دیکھا تہ تہ تُو ہےَ تُجھ تے نِکسی پھُوٹِ مرا --1--	----	ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥

ن جاݨا مےءُ ن جاݨا جالی ۔۔	----	ਨ ਜਾਣਾ ਮੇਉ ਨ ਜਾਣਾ ਜਾਲੀ ॥
جا دُکھُ لاگےَ تا تُجھےَ سمالی ۔۔1۔۔ رہاءُ ۔۔	----	ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
تُو بھرپُورِ جاݨیا مےَ دُورِ ۔۔	----	ਤੂ ਭਰਪੂਰਿ ਜਾਨਿਆ ਮੈ ਦੂਰਿ ॥
جو کُچھُ کری سُ تیرےَ ہدُورِ[1] ۔۔ | [1]حدُورِ۔	----	ਜੋ ਕਛੁ ਕਰੀ ਸੁ ਤੇਰੈ ਹਦੂਰਿ ॥
تُو دیکھہِ ہءُ مُکرِ پاءُ ۔۔	----	ਤੂ ਦੇਖਹਿ ਹਉ ਮੁਕਰਿ ਪਾਉ ॥
تیرےَ کنّمِ ن تیرےَ ناءِ ۔۔2۔۔	----	ਤੇਰੈ ਕੰਮਿ ਨ ਤੇਰੈ ਨਾਇ ॥੨॥
جیتا دیہِ تیتا ہءُ کھاءُ ۔۔	----	ਜੇਤਾ ਦੇਹਿ ਤੇਤਾ ਹਉ ਖਾਉ ॥
بِیا درُ ناہی کےَ درِ جاءُ ۔۔	----	ਬਿਆ ਦਰੁ ਨਾਹੀ ਕੈ ਦਰਿ ਜਾਉ ॥
نانکُ ایک کہےَ ارداسِ[1] ۔۔ | [1]عرداسِ۔	----	ਨਾਨਕੁ ਏਕ ਕਹੈ ਅਰਦਾਸਿ ॥
جیءُ پِنّڈُ سبھُ تیرےَ پاسِ ۔۔3۔۔	----	ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
آپے نیڑےَ دُورِ آپے ہی آپے منّجھِ مِیانوُ[1] ۔۔ | [1]مِیانوُ۔	----	ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥
آپے وکھےَ سُݨے آپے ہی کُدرتِ[1] کرے جہانوُ[2] ۔۔ | [1]قُدرتِ۔ [2]جہانوُ۔	----	ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥
جو تِسُ بھاوےَ نانکا ہُکمُ[1] سوئی پروانوُ[2] ۔۔4۔۔31۔۔ | [1]حُکمُ۔ [2]پروانوُ۔	----	ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥
سِریراگُ مہلا[1] 1 گھرُ 4 ۔۔ | [1]محلا۔	----	ਸਿਰੀਰਾਗੁ ਮਹਲਾ ੧ ਘਰੁ ੪ ॥
کیِتا کہا کرے منِ مانُ ۔۔	----	ਕੀਤਾ ਕਹਾ ਕਰੇ ਮਨਿ ਮਾਨੁ ॥

دیوݨہارے کےَ ہتھِ دانُ ۔۔	----	ਦੇਵਣਹਾਰੇ ਕੈ ਹਥਿ ਦਾਨੁ ॥
بھاوےَ دےءِ ن دیئی سوءِ ۔۔	----	ਭਾਵੈ ਦੇਇ ਨ ਦੇਈ ਸੋਇ ॥
کیتے کےَ کہۓَ کِیا ہوءِ ۔۔1۔۔	----	ਕੀਤੇ ਕੈ ਕਹਿਐ ਕਿਆ ਹੋਇ ॥੧॥
آپے سچُ بھاوےَ تِسُ سچُ ۔۔	----	ਆਪੇ ਸਚੁ ਭਾਵੈ ਤਿਸੁ ਸਚੁ ॥
انّدھا کچا کچُ نِکچُ ۔۔1۔۔ رہاءُ ۔۔	----	ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥
جا کے رُکھ بِرکھ آراءُ ۔۔	----	ਜਾ ਕੇ ਰੁਖ ਬਿਰਖ ਆਰਾਉ ॥
جیہی دھاتُ تیہا تِن ناءُ ۔۔	----	ਜੇਹੀ ਧਾਤੁ ਤੇਹਾ ਤਿਨ ਨਾਉ ॥
پھُلُ بھاءُ پھلُ لِکھِیا پاءِ ۔۔	----	ਫੁਲੁ ਭਾਉ ਫਲੁ ਲਿਖਿਆ ਪਾਇ ॥
آپِ بیِجِ آپے ہی کھاءِ ۔۔2۔۔	----	ਆਪਿ ਬੀਜਿ ਆਪੇ ਹੀ ਖਾਇ ॥੨॥
کچی کنّدھ کچا وِچِ راجُ ۔۔	----	ਕਚੀ ਕੰਧ ਕਚਾ ਵਿਚਿ ਰਾਜੁ ॥
متِ الوُݨی پھِکا سادُ ۔۔	----	ਮਤਿ ਅਲੂਣੀ ਫਿਕਾ ਸਾਦੁ ॥
نانک آݨے آوےَ راسِ ۔۔	----	ਨਾਨਕ ਆਣੇ ਆਵੈ ਰਾਸਿ ॥
وِݨُ ناوےَ ناہی ساباسِ ۔۔3۔۔32۔۔	----	ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥
سِرِیراگُ مہلا[1] 1 گھرُ 5 ۔۔ | [1]محلا۔	----	ਸਿਰੀਰਾਗੁ ਮਹਲਾ ੧ ਘਰੁ ੫ ॥
اچھل چھلائی نہ چھلےَ نہ گھاءُ کٹارا کرِ سکےَ ۔۔	----	ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
جِءُ ساہِبُ[1] راکھےَ تِءُ رہےَ اِسُ لوبھی کا جیءُ ٹل پلےَ ۔۔1۔۔ |	----	ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

[1]صاحِب۔

بِنُ تیل دِیوا کِءُ جلےَ ۔۔1۔۔ رہاءُ ۔۔	----	ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

پوتھی پُرانڑ کمائیئے --	----	ਪੋਥੀ ਪੁਰਾਣ ਕਮਾਈਐ ॥
بھءُ وٹی اِتُ تنِ پائیئے --	----	ਭਉ ਵਟੀ ਇਤੁ ਤਨਿ ਪਾਈਐ ॥
سچُ بُوجھنڑُ آنڑِ جلائیئے --2--	----	ਸਚੁ ਬੂਝਣੁ ਆਣਿ ਜਲਾਈਐ ॥੨॥
اِہُ تیلُ دِیوا اِءُ جلےَ --	----	ਇਹੁ ਤੇਲੁ ਦੀਵਾ ਇਉ ਜਲੈ ॥
کرِ چانڑنُ ساہِب[1] تءُ ملےَ --1-- رہاءُ -- | [1]صاحب-	----	ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
اِتُ تنِ لاگےَ بانڑیا --	----	ਇਤੁ ਤਨਿ ਲਾਗੈ ਬਾਣੀਆ ॥
سُکھُ ہووے سیو کمانڑیا --	----	ਸੁਖੁ ਹੋਵੈ ਸੇਵ ਕਮਾਣੀਆ ॥
سبھ دُنیا آونڑ جانڑیا --3--	Page# [26]	ਸਭ ਦੁਨੀਆ ਆਵਣ ਜਾਣੀਆ ॥੩॥
وِچِ دُنیا سیو کمائیئے --	----	ਵਿਚਿ ਦੁਨੀਆ ਸੇਵ ਕਮਾਈਐ ॥
تا درگہ بَیسنڑُ پائیئے --	----	ਤਾ ਦਰਗਹ ਬੈਸਣੁ ਪਾਈਐ ॥
کہُ نانک باہ لُڈائیئے --4--33--	----	ਕਹੁ ਨਾਨਕ ਬਾਹ ਲੁਡਾਈਐ ॥੪॥੩੩॥
سِریراگُ مہلا[1] 3 گھرُ 1 | [1]محلا-	----	ਸਿਰੀਰਾਗੁ ਮਹਲਾ ੩ ਘਰੁ ੧
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
ہءُ ستِگُرُ سیوی آپنڑا اِک منِ اِک چِتِ بھاءِ --	----	ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
ستِگُرُ من کامنا تیرتھُ ہے جِس نو دےءِ بُجھاءِ --	----	ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥

من چِنّدِیا ورُ پاوݨا جو اِچھےَ سو پھلُ پاءِ --	----	ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
ناءُ دھِیائیۓ ناءُ منّگیۓ نامے سہجِ سماءِ --1--	----	ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥
من میرے ہرِ رسُ چاکھُ تِکھ جاءِ --	----	ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
جِنی گُرمُکھِ چاکھیا سہجے رہے سماءِ --1-- رہاءُ --	----	ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥
جِنی ستِگُرُ سیوِیا تِنی پائِیا نامُ نِدھانُ --	----	ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
انّترِ ہرِ رسُ روِ رہِیا چُوکا منِ ابھِمانُ --	----	ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
ہِردےَ کملُ پرگاسِیا لاگا سہجِ دھِیانُ --	----	ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
منُ نِرملُ ہرِ روِ رہِیا پائِیا درگہِ مانُ --2--	----	ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥
ستِگُرُ سیونِ آپݨا تے وِرلے سنّسارِ --	----	ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
ہئُمےَ ممتا مارِ کےَ ہرِ راکھِیا اُر دھارِ --	----	ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥

ਹਉ ਤਿਨ ਕੈ ਬਲਿਹਾਰਣੈ
ਜਿਨਾ ਨਾਮੇ ਲਗਾ ਪਿਆਰੁ ॥

ہءُ تِن کےَ بلِہارنےٗ
جِنا نامے لگا پِیارُ --

ਸੇਈ ਸੁਖੀਏ ਚਹੁ ਜੁਗੀ
ਜਿਨਾ ਨਾਮੁ ਅਖੁਟੁ ਅਪਾਰੁ ॥੩॥

سیئی سُکھیۓ چہُ جُگی
جِنا نامُ اکھُٹُ اپارُ --3--

ਗੁਰ ਮਿਲਿਐ ਨਾਮੁ ਪਾਈਐ
ਚੂਕੈ ਮੋਹ ਪਿਆਸ ॥

گُر ملِۓ نامُ پائیۓ
چُوکےَ موہ پِیاس --

ਹਰਿ ਸੇਤੀ ਮਨੁ ਰਵਿ ਰਹਿਆ
ਘਰ ਹੀ ਮਾਹਿ ਉਦਾਸੁ ॥

ہرِ سیتی منُ روِ رہِیا
گھر ہی ماہِ اُداسُ --

ਜਿਨਾ ਹਰਿ ਕਾ ਸਾਦੁ ਆਇਆ
ਹਉ ਤਿਨ ਬਲਿਹਾਰੈ ਜਾਸੁ ॥

جِنا ہرِ کا سادُ آئِیا
ہءُ تِن بلِہارےَ جاسُ --

ਨਾਨਕ ਨਦਰੀ ਪਾਈਐ
ਸਚੁ ਨਾਮੁ ਗੁਣਤਾਸੁ ॥੪॥੧॥੩੪॥

نانک ندری پائیۓ
سچُ نامُ گُنتاسُ --4--1--34--

ਸਿਰੀਰਾਗੁ ਮਹਲਾ ੩ ॥

سِریراگُ مہلا[1] 3 -- | محلا[1]

ਬਹੁ ਭੇਖ ਕਰਿ ਭਰਮਾਈਐ
ਮਨਿ ਹਿਰਦੈ ਕਪਟੁ ਕਮਾਇ ॥

بہُ بھیکھ کرِ بھرمائیۓ
منِ ہِردےَ کپٹُ کماءِ --

ਹਰਿ ਕਾ ਮਹਲੁ ਨ ਪਾਵਈ
ਮਰਿ ਵਿਸਟਾ ਮਾਹਿ ਸਮਾਇ ॥੧॥

ہرِ کا مہلُ[1] ن پاوئی
مرِ وِسٹا ماہِ سماءِ --1-- | محلُ[1]

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥

من رے گرِہ ہی ماہِ اُداسُ --

سچُ سنّجمُ کرنٹی سو کرے گرُمکھِ ہوءِ پرگاسُ --1-- رہاءُ --	----	ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥
گرُ کےَ سبدِ منُ جِیتِیا گتِ مُکتِ گھرےَ مہِ پاءِ --	----	ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
ہرِ کا نامُ دھِیائیِئےَ ستسنّگتِ میلِ مِلاءِ --2--	----	ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥
جے لکھ اِسترِییا بھوگ کرہِ نو کھنّڈ راجُ کماہِ --	----	ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
بِنُ ستگر سُکھُ ن پاوئی پھِرِ پھِرِ جونی پاہِ --3--	----	ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥
ہرِ ہارُ کنّٹھِ جِنی پہِرِیا گرُ چرنٹی چِتُ لاءِ --	----	ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
تِنا پِچھےَ رِدھِ سِدھِ پھِرےَ اونا تِلُ ن تماءِ[1] --4-- | [1]طماعِ-	----	ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥
جو پ٘ربھ بھاوےَ سو تھیِئےَ اورُ ن کرنٹا جاءِ --	----	ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
جنُ نانکُ جِیوےَ نامُ لےَ ہرِ دیوہُ سہجِ سُبھاءِ --5--2--35--	----	ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥
سِرِیراگُ مہلا[1] 3 گھرُ 1 -- | [1]محلا-	Page# [27]	ਸਿਰੀਰਾਗੁ ਮਹਲਾ ੩ ਘਰੁ ੧ ॥

جِس ہی کی سِرکار ہےَ تِس ہی کا سبھُ کوءِ --	----	ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
گُرمُکھِ کار کماوݨی سچُ گھٹِ پرگٹُ ہوءِ --	----	ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥
انّترِ جِس کےَ سچُ وسےَ سچے سچی سوءِ --	----	ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥
سچِ ملے سے ن وِچھُڑہِ تِن نِج گھرِ واسا ہوءِ --1--	----	ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥
میرے رام مےَ ہرِ بِنُ اورُ ن کوءِ --	----	ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥
ستگُرُ سچُ پّربھُ نِرملا سبدِ مِلاوا ہوءِ --1-- رہاءُ --	----	ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥
سبدِ ملےَ سو مِلِ رہےَ جِس نءُ آپے لئے مِلاءِ --	----	ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥
دُوجےَ بھاءِ کو نا ملےَ پھِرِ پھِرِ آوےَ جاءِ --	----	ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥
سبھ مہِ اِکُ ورتدا ایکو رہِیا سماءِ --	----	ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥

جِس ن ءُ آپِ دئِیالُ ہوءِ
سو گُرمُکھِ نامِ سماءِ ۔۔2۔۔

ਜਿਸ ਨਉ ਆਪਿ ਦਇਆਲੁ ਹੋਇ
ਸੋ ਗੁਰਮੁਖਿ ਨਾਮਿ ਸਮਾਇ ॥੨॥

پڑِ پڑِ پنّڈِت جوتکی
واد کرہِ بیچارُ ۔۔

ਪੜਿ ਪੜਿ ਪੰਡਿਤ ਜੋਤਕੀ
ਵਾਦ ਕਰਹਿ ਬੀਚਾਰੁ ॥

متِ بُدھِ بھوی ن بُجھئی
انّترِ لوبھ وِکارُ ۔۔

ਮਤਿ ਬੁਧਿ ਭਵੀ ਨ ਬੁਝਈ
ਅੰਤਰਿ ਲੋਭ ਵਿਕਾਰੁ ॥

لکھ چئُراسِیہ بھرمدے
بھرّمِ بھرّمِ ہوءِ کھُیارُ[1] ۔۔ | [1] خُیارُ۔

ਲਖ ਚਉਰਾਸੀਹ ਭਰਮਦੇ
ਭ੍ਰਮਿ ਭ੍ਰਮਿ ਹੋਇ ਖੁਆਰੁ ॥

پُورب لِکھِیا کماوݨا
کوءِ ن میٹݨہارُ ۔۔3۔۔

ਪੂਰਬਿ ਲਿਖਿਆ ਕਮਾਵਣਾ
ਕੋਇ ਨ ਮੇਟਣਹਾਰੁ ॥੩॥

ستگُر کی سیوا گاکھڑی
سِرُ دِجےَ آپُ گواءِ ۔۔

ਸਤਗੁਰ ਕੀ ਸੇਵਾ ਗਾਖੜੀ
ਸਿਰੁ ਦੀਜੈ ਆਪੁ ਗਵਾਇ ॥

سبدِ مِلہِ تا ہرِ ملےَ
سیوا پوےَ سبھ تھاءِ ۔۔

ਸਬਦਿ ਮਿਲਹਿ ਤਾ ਹਰਿ ਮਿਲੈ
ਸੇਵਾ ਪਵੈ ਸਭ ਥਾਇ ॥

پارسِ پرسِئےَ پارسُ ہوءِ
جوتی جوتِ سماءِ ۔۔

ਪਾਰਸਿ ਪਰਸਿਐ ਪਾਰਸੁ ਹੋਇ
ਜੋਤੀ ਜੋਤਿ ਸਮਾਇ ॥

جِن کءُ پُورب لِکھِیا
تِن ستگُرُ مِلیا آءِ ۔۔4۔۔

ਜਿਨ ਕਉ ਪੂਰਬਿ ਲਿਖਿਆ
ਤਿਨ ਸਤਗੁਰੁ ਮਿਲਿਆ ਆਇ ॥੪॥

مَن بھُکھا بھُکھا مت کرہِ مت تُو کرہِ پُوکار ـ ـ	----	ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
لکھ چئُراسِیہ جِنِ سِری سبھسےَ دےءِ ادھارُ ـ ـ	----	ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
نِربھءُ سدا دئِیالُ ہےَ سبھنا کردا سار ـ ـ	----	ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
نانک گُرمُکھِ بُجھیۓَ پائیۓَ موکھ دُیارُ ـ ـ5ـ ـ3ـ ـ36ـ ـ	----	ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥
سِرِیراگُ مہلا[1] 3 ـ ـ | [1]محلا ـ	----	ਸਿਰੀਰਾਗੁ ਮਹਲਾ ੩ ॥
جِنی سُنِ کےَ منّنِیا تِنا نِج گھرِ واسُ ـ ـ	----	ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
گُرمتی سالاہِ[1] سچُ ہرِ پائِیا گُنتاسُ ـ ـ | [1]سالاحِ ـ	----	ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
سبدِ رتے سے نِرملے ہءُ سد بلِہارےَ جاسُ ـ ـ	----	ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
ہِردےَ جِن کےَ ہرِ وسےَ تِتُ گھٹِ ہےَ پرگاسُ ـ ـ1ـ ـ	----	ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥
من میرے ہرِ ہرِ نِرملُ دھِیاءِ ـ ـ	----	ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥

دھُرِ مستکِ جِن کءُ لِکھِیا
سے گُرمُکھِ رہے لِو لاءِ --1-- رہاءُ --

ਧੁਰਿ ਮਸਤਕਿ ਜਿਨ ਕਉ ਲਿਖਿਆ
ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

ہرِ سنّتہُ دیکھہُ ندرِ کرِ
نِکٹِ وسےَ بھرپُورِ --

ਹਰਿ ਸੰਤਹੁ ਦੇਖਹੁ ਨਦਰਿ ਕਰਿ
ਨਿਕਟਿ ਵਸੈ ਭਰਪੂਰਿ ॥

گُرمتِ جِنی پچھانِیا
سے دیکھہِ سدا ہدُورِ[1] -- | [1]حدُورِ-

ਗੁਰਮਤਿ ਜਿਨੀ ਪਛਾਣਿਆ
ਸੇ ਦੇਖਹਿ ਸਦਾ ਹਦੂਰਿ ॥

جِن گُݨ تِن سد منِ وسےَ
اَئُگُݨونّتِیا دُورِ --

ਜਿਨ ਗੁਣ ਤਿਨ ਸਦ ਮਨਿ ਵਸੈ
ਅਉਗੁਣਵੰਤਿਆ ਦੂਰਿ ॥

منمُکھ گُݨ تےَ باہرے
بِنُ ناوےَ مردے جھُورِ --2--

ਮਨਮੁਖ ਗੁਣ ਤੈ ਬਾਹਰੇ
ਬਿਨੁ ਨਾਵੈ ਮਰਦੇ ਝੂਰਿ ॥੨॥

جِن سبدِ گُرُو سُݨِ منّنِیا
تِن منِ دھِیائِیا ہرِ سوءِ --

ਜਿਨ ਸਬਦਿ ਗੁਰੂ ਸੁਣਿ ਮੰਨਿਆ
ਤਿਨ ਮਨਿ ਧਿਆਇਆ ਹਰਿ ਸੋਇ ॥

اندِنُ بھگتی رتِیا
منُ تنُ نِرملُ ہوءِ --

ਅਨਦਿਨੁ ਭਗਤੀ ਰਤਿਆ
ਮਨੁ ਤਨੁ ਨਿਰਮਲੁ ਹੋਇ ॥

کُوڑا رنّگُ کسُنّبھ کا
بِنسِ جاءِ دُکھُ روءِ --

ਕੂੜਾ ਰੰਗੁ ਕਸੁੰਭ ਕਾ
ਬਿਨਸਿ ਜਾਇ ਦੁਖੁ ਰੋਇ ॥

جِسُ اندرِ نام پرگاسُ ہےَ
اوہُ سدا سدا تھِرُ ہوءِ --3--

ਜਿਸੁ ਅੰਦਰਿ ਨਾਮ ਪ੍ਰਗਾਸੁ ਹੈ
ਓਹੁ ਸਦਾ ਸਦਾ ਥਿਰੁ ਹੋਇ ॥੩॥

ਇਹੁ ਜਨਮੁ ਪਦਾਰਥੁ ਪਾਇ ਕੈ	Page# [28]	اِہُ جنمُ پدارتھُ پاءِ کےَ
ਹਰਿ ਨਾਮੁ ਨ ਚੇਤੈ ਲਿਵ ਲਾਇ ॥		ہرِ نامُ ن چیتےَ لِو لاءِ --
ਪਗਿ ਖਿਸਿਐ ਰਹਣਾ ਨਹੀ	----	پگِ کھِسِۓَ رہنٹا نہی
ਆਗੈ ਠਉਰੁ ਨ ਪਾਇ ॥		آگےَ ٹھئُرُ ن پاءِ --
ਓਹ ਵੇਲਾ ਹਥਿ ਨ ਆਵਈ	----	اوہ ویلا ہتھِ ن آوئی
ਅੰਤਿ ਗਇਆ ਪਛੁਤਾਇ ॥		انّتِ گِئیا پچھُتاءِ --
ਜਿਸੁ ਨਦਰਿ ਕਰੇ ਸੋ ਉਬਰੈ	----	جِسُ ندرِ کرے سو اُبرےَ
ਹਰਿ ਸੇਤੀ ਲਿਵ ਲਾਇ ॥੪॥		ہرِ سیتی لِو لاءِ --4--
ਦੇਖਾ ਦੇਖੀ ਸਭ ਕਰੇ	----	دیکھا دیکھی سبھ کرے
ਮਨਮੁਖਿ ਬੂਝ ਨ ਪਾਇ ॥		منمُکھِ بُوجھ ن پاءِ --
ਜਿਨ ਗੁਰਮੁਖਿ ਹਿਰਦਾ ਸੁਧੁ ਹੈ	----	جِن گُرمُکھِ ہِردا سُدھُ ہےَ
ਸੇਵ ਪਈ ਤਿਨ ਥਾਇ ॥		سیو پئی تِن تھاءِ --
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ	----	ہرِ گُݨ گاوہِ ہرِ نِت پڑہِ
ਹਰਿ ਗੁਣ ਗਾਇ ਸਮਾਇ ॥		ہرِ گُݨ گاءِ سماءِ --
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ	----	نانک تِن کی باݨی سدا سچُ ہےَ
ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥		جِ نامِ رہے لِو لاءِ --5--4--37--
ਸਿਰੀਰਾਗੁ ਮਹਲਾ ੩ ॥	----	سِرِیراگُ مہلا[1] 3 -- | محلا[1]-
ਜਿਨੀ ਇਕ ਮਨਿ ਨਾਮੁ ਧਿਆਇਆ	----	جِنی اِک مِن نامُ دھِیائِیا
ਗੁਰਮਤੀ ਵੀਚਾਰਿ ॥		گُرمتی وِیچارِ --

تِن کے مُکھ سد اُجلے
تِتُ سچے دربارِ --

ਤਿਨ ਕੇ ਮੁਖ ਸਦ ਉਜਲੇ
ਤਿਤੁ ਸਚੈ ਦਰਬਾਰਿ ॥

اوءِ انّمرِتُ پِیوہِ سدا سدا
سچے نامِ پیارِ --1--

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ
ਸਚੈ ਨਾਮਿ ਪਿਆਰਿ ॥੧॥

بھائی رے گُرمُکھِ سدا پتِ ہوءِ --

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥

ہرِ ہرِ سدا دھیائیئے
مل ہئُمے کڈھے دھوءِ --1-- رہاءُ --

ਹਰਿ ਹਰਿ ਸਦਾ ਧਿਆਈਐ
ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥

منمُکھ نامُ ن جانڑنی
وِنڑُ ناوے پتِ جاءِ --

ਮਨਮੁਖ ਨਾਮੁ ਨ ਜਾਣਨੀ
ਵਿਣੁ ਨਾਵੈ ਪਤਿ ਜਾਇ ॥

سبدے سادُ ن آئِئو
لاگے دُوجے بھاءِ --

ਸਬਦੈ ਸਾਦੁ ਨ ਆਇਓ
ਲਾਗੇ ਦੂਜੈ ਭਾਇ ॥

وِسٹا کے کیڑے پوہِ وِچ وِسٹا
سے وِسٹا ماہِ سماءِ --2--

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ
ਸੇ ਵਿਸਟਾ ਮਾਹਿ ਸਮਾਇ ॥੨॥

تِن کا جنمُ سپھلُ ہے
جو چلہِ ستگُر بھاءِ --

ਤਿਨ ਕਾ ਜਨਮੁ ਸਫਲੁ ਹੈ
ਜੋ ਚਲਹਿ ਸਤਗੁਰ ਭਾਇ ॥

کُلُ اُدھارہِ آپنڑا
دھنّ جنیدی ماءِ --

ਕੁਲੁ ਉਧਾਰਹਿ ਆਪਣਾ
ਧੰਨੁ ਜਣੇਦੀ ਮਾਇ ॥

ہرِ ہرِ نامُ دھیائیئے
جِس نءُ کرِپا کرے رجاءِ[1] --3-- |

ਹਰਿ ਹਰਿ ਨਾਮੁ ਧਿਆਈਐ
ਜਿਸ ਨਉ ਕਿਰਪਾ ਕਰੇ ਰਜਾਇ ॥੩॥

[1]رضاءِ-

جِنی گُرمُکھِ نامُ دھِیائِیا وِچہُ آپُ گواءِ ــ ــ	----	ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
اوءِ انّدرہُ باہرہُ نِرملے سچے سچِ سماءِ ــ ــ	----	ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
نانک آئے سے پرواݨُ ہہِ جِن گُرمتی ہرِ دھِیاءِ ــ ــ4ــ ــ5ــ ــ38ــ ــ	----	ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥
سِرِیراگُ مہلا[1] 3 ــ ــ | [1]محلا۔	----	ਸਿਰੀਰਾਗੁ ਮਹਲਾ ੩ ॥
ہرِ بھگتا ہرِ دھنُ راسِ ہےَ گُر پُوچھِ کرہِ واپارُ ــ ــ	----	ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
ہرِ نامُ سلاہنِ[1] سدا سدا وکھرُ ہرِ نامُ ادھارُ ــ ــ | [1]سلاحنِ۔	----	ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
گُرِ پُورےَ ہرِ نامُ دِرڑائِیا ہرِ بھگتا اتُٹُ بھنّڈارُ ــ ــ1ــ ــ	----	ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥
بھائی رے اِسُ من کءُ سمجھاءِ ــ ــ	----	ਭਾਈ ਰੇ ਇਸੁ ਮਨ ਕਉ ਸਮਝਾਇ ॥
اے من آلسُ کِیا کرہِ گُرمُکھِ نامُ دھِیاءِ ــ ــ1ــ ــ رہاءُ ــ ــ	----	ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
ہرِ بھگتِ ہرِ کا پِیارُ ہےَ جے گُرمُکھِ کرے بیچارُ ــ ــ	----	ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥

پاکھنّڈِ بھگتِ ن ہووئی دُبِدھا بولُ کھیارُ[1] ــ ــ | [1]خُیارُ ــ	----	ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
سو جنُ رلائِیا نا رلےَ جِسُ انّترِ بِبیک بیچارُ ــ ــ2ــ ــ	----	ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
سو سیوکُ ہرِ آکھیِئےَ جو ہرِ راکھےَ اُرِ دھارِ ــ ــ	----	ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
منُ تنُ سئُپے آگےَ دھرے ہئُمےَ وِچہُ مارِ ــ ــ	----	ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
دھنُ گُرمُکھِ سو پرواݨُ ہےَ جِ کدے ن آوےَ ہارِ ــ ــ3ــ ــ	----	ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
کرمِ ملےَ تا پائیِئےَ وِݨُ کرمےَ پائِیا ن جاءِ ــ ــ	----	ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
لکھ چئُراسِیہ ترسدے جِسُ میلے سو ملےَ ہرِ آءِ ــ ــ	Page# [29]	ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥
نانک گُرمُکھِ ہرِ پائِیا سدا ہرِ نامِ سماءِ ــ ــ4ــ ــ6ــ ــ39ــ ــ	----	ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥
سِریراگُ مہلا[1] 3 ــ ــ | [1]محلا ــ	----	ਸਿਰੀਰਾਗੁ ਮਹਲਾ ੩ ॥
سُکھ ساگرُ ہرِ نامُ ہےَ گُرمُکھِ پائِیا جاءِ ــ ــ	----	ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥

اندِنُ نامُ دھِیائیۓ سہجے نامِ سماءِ ۔۔	----	ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥
انّدرُ رچےَ ہرِ سچ سِ ءُ رسنا ہرِ گُنڑ گاءِ ۔۔1۔۔	----	ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥
بھائی رے جگُ دُکھیا دُوجےَ بھاءِ ۔۔	----	ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥
گُر سرنڑائی سُکھُ لہہِ اندِنُ نامُ دھِیاءِ ۔۔1۔۔ رہاءُ ۔۔	----	ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥
ساچے مَیلُ ن لاگئی منُ نِرملُ ہرِ دھِیاءِ ۔۔	----	ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥
گُرمُکھِ سبدُ پچھانڑیۓ ہرِ انّمرِت نامِ سماءِ ۔۔	----	ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
گُر گِیانُ پ٘رچنّڈُ بلائِیا اگِیانُ انّدھیرا جاءِ ۔۔2۔۔	----	ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥
منمُکھ مَیلے ملُ بھرے ہئُمےَ ت٘رِسنا وِکارُ ۔۔	----	ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
بِنُ سبدےَ مَیلُ ن اُترےَ مرِ جنّمہِ ہوءِ کھُیارُ[1] ۔۔ | [1]خُیارُ۔	----	ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
دھاتُر باجی[1] پلچِ رہے نا اُروارُ ن پارُ ۔۔3۔۔ | [1]بازی۔	----	ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥

گُرمُکھِ جپ تپ سنّجمی ہرِ کے نامِ پیارُ --	ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥
گُرمُکھِ سدا دھِیائیٔے ایکُ نامُ کرتارُ --	ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥
نانکؔ نامُ دھِیائیٔے سبھنا جِیا کا آدھارُ --4--7--40--	ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥
سّرِیراگُ مہلا[1] 3 -- | محلا[1]-	ਸ੍ਰੀਰਾਗੁ ਮਹਲਾ ੩ ॥
منمُکھُ موہِ وِیاپِیا بَیراگُ اُداسی ن ہوءِ --	ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
سبدُ ن چِینٔے سدا دُکھُ ہرِ درگہِ پتِ کھوءِ --	ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
ہئُمےَ گُرمُکھِ کھوئیٔے نامِ رتے سُکھُ ہوءِ --1--	ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥
میرے من اِہِنِس پُورِ رہی نِت آسا --	ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
ستگُرُ سیوِ موہُ پرجلےَ گھر ہی ماہِ اُداسا --1-- رہاءُ --	ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥
گُرمُکھِ کرم کماوے بِگسےَ ہرِ بَیراگُ اننّدُ --	ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥

اِہنِس بھگتِ کرے دِنُ راتی ہئُمےَ مارِ نِچنّدُ --	----	ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
وڈّے بھاگِ ستسنّگتِ پائی ہرِ پائِیا سہجِ انندُ --2--	----	ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥
سو سادھُو بیَراگی سوئی ہِردےَ نامُ وسائے --	----	ਸੋ ਸਾਧੁ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
انّترِ لاگِ ن تامسُ مُولے وِچہُ آپُ گوائے --	----	ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
نامُ نِدھانُ ستگُرُو دِکھالِیا ہرِ رسُ پِییا اگھائے --3--	----	ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥
جِنِ کِنےَ پائِیا سادھسنّگتی پُورےَ بھاگِ بیَراگِ --	----	ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
منمُکھ پھِرہِ ن جانْہِ ستگُرُ ہئُمےَ انّدرِ لاگِ --	----	ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥
نانک سبدِ رتے ہرِ نامِ رنّگائے بِنُ بھےَ کیہی لاگِ --4--8--41--	----	ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
گھر ہی سئُدا پائیِئےَ انّترِ سبھ وتھُ ہوءِ --	----	ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥

کھِنُ کھِنُ نامُ سمالیۓَ گُرمُکھِ پاوے َ کوءِ --	----	ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
نامُ نِدھانُ اکھُٹُ ہےَ وڈبھاگِ پراپتِ ہوءِ --1--	----	ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥
میرے من تجِ نِنّدا ہئُمےَ اہنّکارُ --	----	ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥
ہرِ جیءُ سدا دھِیاءِ تُو گُرمُکھِ ایکنّکارُ --1-- رہاءُ --	Page# [30]	ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥
گُرمُکھا کے مُکھ اُجلے گُر سبدی بیچارِ --	----	ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥
ہلتِ پلتِ سُکھُ پائِدے جپِ جپِ رِدےَ مُرارِ --	----	ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥
گھر ہی وِچِ مہلُ[1] پائِیا گُر سبدی وِیچارِ --2-- | [1] محلُ-	----	ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥
ستگُر تے جو مُہ پھیرہِ متھے تِن کالے --	----	ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥
اندِنُ دُکھ کماودے نِت جوہے جم جالے --	----	ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥
سُپنےَ سُکھُ ن دیکھنی بہُ چِنّتا پرجالے --3--	----	ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥

سبھنا کا داتا ایکُ ہےَ آپے بکھس[1] کرےءِ ــ | [1]بخش۔	----	ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
کہنٹا کِچھُو ن جاوئی جِسُ بھاوےَ تِسُ دےءِ ــ	----	ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥
نانک گُرمُکھِ پائیئےَ آپے جانٹےَ سوءِ ــ4ــ9ــ42ــ	----	ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥
سِرِیراگُ مہلا[1] 3 ــ | [1]محلا۔	----	ਸਿਰੀਰਾਗੁ ਮਹਲਾ ੩ ॥
سچا ساہِبُ[1] سیوِیئےَ سچُ وڈِیائی دےءِ ــ | [1]صاحبُ۔	----	ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
گُر پرسادی منِ وسےَ ہئُمےَ دُورِ کرےءِ ــ	----	ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
اِہُ منُ دھاوتُ تا رہےَ جا آپے ندرِ کرےءِ ــ1ــ	----	ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥
بھائی رے گُرمُکھِ ہرِ نامُ دھِیاءِ ــ	----	ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
نامُ نِدھانُ سد منِ وسےَ مہلی[1] پاوےَ تھاءُ ــ1ــ رہاءُ ــ | [1]محلی۔	----	ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥
منمُکھ منُ تنُ انّدھُ ہےَ تِس نءُ ٹھئُر ن ٹھاءُ ــ	----	ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥

ਬਹੁ ਜੋਨੀ ਭਉਦਾ ਫਿਰੈ	----	بہُ جوُنی بھئُدا پھِرے
ਜਿਉ ਸੁੰਞੈਂ ਘਰਿ ਕਾਉ ॥		جِ ءُ سُنّجیں گھرِ کاءُ --
ਗੁਰਮਤੀ ਘਟਿ ਚਾਨਣਾ	----	گُرمتی گھٹِ چاننٹا
ਸਬਦਿ ਮਿਲੈ ਹਰਿ ਨਾਉ ॥੨॥		سبدِ ملےَ ہرِ ناءُ --2--
ਤ੍ਰੈ ਗੁਣ ਬਿਖਿਆ ਅੰਧੁ ਹੈ	----	ترّےَ گُنڑ بِکھِیا انّدھُ ہےَ
ਮਾਇਆ ਮੋਹ ਗੁਬਾਰ ॥		مائِیا موہ گُبار[1] -- | [1]غُبار-
ਲੋਭੀ ਅਨ ਕਉ ਸੇਵਦੇ	----	لوبھی ان کءُ سیودے
ਪੜਿ ਵੇਦਾ ਕਰੈ ਪੂਕਾਰ ॥		پڑِ ویدا کرےَ پُوکار --
ਬਿਖਿਆ ਅੰਦਰਿ ਪਚਿ ਮੁਏ	----	بِکھِیا انّدرِ پچِ مُۓ
ਨਾ ਉਰਵਾਰੁ ਨ ਪਾਰੁ ॥੩॥		نا اُروارُ ن پارُ --3--
ਮਾਇਆ ਮੋਹਿ ਵਿਸਾਰਿਆ	----	مائِیا موہِ وِسارِیا
ਜਗਤ ਪਿਤਾ ਪ੍ਰਤਿਪਾਲਿ ॥		جگت پِتا پرّتپالِ --
ਬਾਝਹੁ ਗੁਰੂ ਅਚੇਤੁ ਹੈ	----	باجھہُ گرُو اچیتُ ہےَ
ਸਭ ਬਧੀ ਜਮਕਾਲਿ ॥		سبھ بدھی جمکالِ --
ਨਾਨਕ ਗੁਰਮਤਿ ਉਬਰੇ	----	نانک گُرمتِ اُبرے
ਸਚਾ ਨਾਮੁ ਸਮਾਲਿ ॥੪॥੧੦॥੪੩॥		سچا نامُ سمالِ --4--10--43--
ਸਿਰੀਰਾਗੁ ਮਹਲਾ ੩ ॥	----	سِرِیراگُ مہلا[1] 3 -- | [1]محلا-
ਤ੍ਰੈ ਗੁਣ ਮਾਇਆ ਮੋਹੁ ਹੈ	----	ترّےَ گُنڑ مائِیا موہُ ہےَ
ਗੁਰਮੁਖਿ ਚਉਥਾ ਪਦੁ ਪਾਇ ॥		گُرمُکھِ چئُتھا پدُ پاءِ --

کرِ کرِپا میلائئنُ ہرِ نامُ وسِیا منِ آءِ --	----	ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
پوتےَ جِن کےَ پُنّنُ ہےَ تِن ستسنّگتِ میلاءِ --1--	----	ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥
بھائی رے گُرمتِ ساچِ رہاءُ --	----	ਭਾਈ ਰੇ ਗੁਰਮਤਿ ਸਾਚਿ ਰਹਾਉ ॥
ساچو ساچُ کماوٹا ساچےَ سبدِ مِلاءُ --1-- رہاءُ --	----	ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥
جِنی نامُ پچھاݨِیا تِن وِٹہُ بلِ جاءُ --	----	ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
آپُ چھوڈِ چرݨی لگا چلا تِن کےَ بھاءِ --	----	ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
لاہا ہرِ ہرِ نامُ ملےَ سہجے نامِ سماءِ --2--	----	ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥
بِنُ گُر مہلُ[1] ن پائیئےَ نامُ ن پراپتِ ہوءِ -- | محلُ[1]-	----	ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
اَیسا ستگُرُ لوڑِ لہُ جِدُو پائیئےَ سچُ سوءِ --	----	ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
اسُر سنگھارے سُکھِ وسےَ جو تِس بھاوےَ سُ ہوءِ --3--	----	ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥

جیہا ستگُر کرِ جاݨیا تیہو جیہا سُکھُ ہوءِ --	----	ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
ایہُ سہسا مُولے ناہی بھاءُ لاۓ جنُ کوءِ --	----	ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥
نانک ایک جوتِ دُءِ مُورتی سبدِ مِلاوا ہوءِ --4--11--44--	----	ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥
سِریراگُ مہلا[1] 3 -- | محلا[1]	Page# [31]	ਸਿਰੀਰਾਗੁ ਮਹਲਾ ੩ ॥
انّمرِتُ چھوڈِ بِکھِیا لوبھاݨے سیوا کرہِ وِڈاݨی --	----	ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥
آپݨا دھرمُ گواوہِ بُوجھہِ ناہی اندِنُ دُکھِ وِہاݨی --	----	ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥
منمُکھ انّدھ ن چیتہی ڈُوبِ مُۓ بِنُ پاݨی --1--	----	ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥
من رے سدا بھجہُ ہرِ سرݨائی --	----	ਮਨ ਰੇ ਸਦਾ ਭਜਹੁ ਹਰਿ ਸਰਣਾਈ ॥
گُر کا سبدُ انّترِ وسےَ تا ہرِ وِسرِ ن جائی --1-- رہاءُ --	----	ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥
اِہُ سرِیرُ مائِیا کا پُتلا وِچِ ہئُمےَ دُسٹی پائی --	----	ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥

آونُ جاٹا جنّمنُ مرٹا منمُکھِ پتِ گوائی --	----	ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥
ستگُرُ سیوِ سدا سُکھُ پائِیا جوتی جوتِ مِلائی --2--	----	ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥
ستگُر کی سیوا اتِ سُکھالی جو اِچھے سو پھلُ پاۓ --	----	ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
جتُ ستُ تپُ پوِتُ سرِیرا ہرِ ہرِ منّنِ وساۓ --	----	ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥
سدا انںّدِ رہےَ دِنُ راتی مِلِ پرِّیتم سُکھُ پاۓ --3--	----	ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥
جو ستگُر کی سرٹاگتی ہءُ تِن کےَ بلِ جاءُ --	----	ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥
درِ سچےَ سچی وڈِیائی سہجے سچِ سماءُ --	----	ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥
نانک ندری پائیۓَ گُرمُکھِ میلِ مِلاءُ --4--12--45--	----	ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
منمُکھ کرم کماوٹے جِءُ دوہاگٹِ تنِ سِیگارُ --	----	ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥

سیجےَ کنّتُ ن آوئی
نِت نِت ہوءِ کھیارُ[1] ۔۔ | [1]خیارُ۔

ਸੇਜੈ ਕੰਤੁ ਨ ਆਵਈ
ਨਿਤ ਨਿਤ ਹੋਇ ਖੁਆਰੁ ॥

پِر کا مہلُ[1] ن پاوئی
نا دِسےَ گھرُ بارُ ۔۔1۔۔ | [1]محلُ۔

ਪਿਰ ਕਾ ਮਹਲੁ ਨ ਪਾਵਈ
ਨਾ ਦੀਸੈ ਘਰੁ ਬਾਰੁ ॥੧॥

بھائی رے اِک منِ نامُ دھِیاءِ ۔۔

ਭਾਈ ਰੇ ਇਕ ਮਨਿ ਨਾਮੁ ਧਿਆਇ ॥

سنّتا سنّگتِ مِلِ رہےَ
جپِ رام نامُ سُکھُ پاءِ ۔۔1۔۔ رہاءُ ۔۔

ਸੰਤਾ ਸੰਗਤਿ ਮਿਲਿ ਰਹੈ
ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥

گُرمُکھِ سدا سوہاگݨی
پِرُ راکھِیا اُر دھارِ ۔۔

ਗੁਰਮੁਖਿ ਸਦਾ ਸੋਹਾਗਣੀ
ਪਿਰੁ ਰਾਖਿਆ ਉਰ ਧਾਰਿ ॥

مِٹھا بولہِ نِوِ چلہِ
سیجےَ روےَ بھتارُ ۔۔

ਮਿਠਾ ਬੋਲਹਿ ਨਿਵਿ ਚਲਹਿ
ਸੇਜੈ ਰਵੈ ਭਤਾਰੁ ॥

سوبھاونّتی سوہاگݨی
جِن گُر کا ہیتُ اپارُ ۔۔2۔۔

ਸੋਭਾਵੰਤੀ ਸੋਹਾਗਣੀ
ਜਿਨ ਗੁਰ ਕਾ ਹੇਤੁ ਅਪਾਰੁ ॥੨॥

پُورےَ بھاگِ ستگُرُ ملےَ
جا بھاگےَ کا اُدءُ ہوءِ ۔۔

ਪੂਰੈ ਭਾਗਿ ਸਤਗੁਰੁ ਮਿਲੈ
ਜਾ ਭਾਗੈ ਕਾ ਉਦਉ ਹੋਇ ॥

انّترہُ دُکھُ بھ٘رمُ کٹیِئےَ
سُکھُ پراپتِ ہوءِ ۔۔

ਅੰਤਰਹੁ ਦੁਖੁ ਭ੍ਰਮੁ ਕਟੀਐ
ਸੁਖੁ ਪਰਾਪਤਿ ਹੋਇ ॥

گُرکےَ بھاݨےَ جو چلےَ
دُکھُ ن پاوےَ کوءِ ۔۔3۔۔

ਗੁਰ ਕੈ ਭਾਣੈ ਜੋ ਚਲੈ
ਦੁਖੁ ਨ ਪਾਵੈ ਕੋਇ ॥੩॥

گُر کے بھاݨے وِچ انمّرِتُ ہےَ سہجے پاوےَ کوءِ --	----	ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥
جِنا پراپتِ تِن پیِیا ہئُمےَ وِچہُ کھوءِ --	----	ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥
نانک گُرمُکھِ نامُ دھِیائیئےَ سچِ مِلاوا ہوءِ --4--13--46--	----	ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
جا پِرُ جاݨےَ آپݨا تنُ منُ اگےَ دھرےءِ --	----	ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥
سوہاگݨی کرم کماودِییا سیئی کرم کرےءِ --	----	ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥
سہجے ساچِ مِلاوڑا ساچُ وڈائی دےءِ --1--	----	ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥
بھائی رے گُر بِنُ بھگتِ ن ہوءِ --	----	ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥
بِنُ گُر بھگتِ ن پائیئےَ جے لوچےَ سبھُ کوءِ --1-- رہاءُ --	----	ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥
لکھ چئُراسِیہ پھیرُ پئِیا کامݨِ دُوجےَ بھاءِ --	----	ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥

بِنُ گُرنِید ن آوئی
دُکھی رَینڑِ وِہاءِ --

ਬਿਨੁ ਗੁਰ ਨੀਦ ਨ ਆਵਈ
ਦੁਖੀ ਰੈਣਿ ਵਿਹਾਇ ॥

بِنُ سبدے پِرُ ن پائیۓ
بِرتھا جنمُ گواءِ --2--

ਬਿਨੁ ਸਬਦੈ ਪਿਰੁ ਨ ਪਾਈਐ
ਬਿਰਥਾ ਜਨਮੁ ਗਵਾਇ ॥੨॥

ہءُ ہءُ کرتی جگُ پھری
نا دھنُ سنّپے نالِ --
Page# [32]
ਹਉ ਹਉ ਕਰਤੀ ਜਗੁ ਫਿਰੀ
ਨਾ ਧਨੁ ਸੰਪੈ ਨਾਲਿ ॥

انّدھی نامُ ن چیتئی
سبھ بادھی جمکالِ --

ਅੰਧੀ ਨਾਮੁ ਨ ਚੇਤਈ
ਸਭ ਬਾਧੀ ਜਮਕਾਲਿ ॥

ستگُرِ ملۓ دھنُ پائِیا
ہرِ ناما رِدے سمالِ --3--

ਸਤਗੁਰਿ ਮਿਲਿਐ ਧਨੁ ਪਾਇਆ
ਹਰਿ ਨਾਮਾ ਰਿਦੈ ਸਮਾਲਿ ॥੩॥

نامِ رتے سے نِرملے
گُر کے سہجِ سُبھاءِ --

ਨਾਮਿ ਰਤੇ ਸੇ ਨਿਰਮਲੇ
ਗੁਰ ਕੈ ਸਹਜਿ ਸੁਭਾਇ ॥

منُ تنُ راتا رنّگ سِءُ
رسنا رسن رساءِ --

ਮਨੁ ਤਨੁ ਰਾਤਾ ਰੰਗ ਸਿਉ
ਰਸਨਾ ਰਸਨ ਰਸਾਇ ॥

نانک رنّگُ ن اُترے
جو ہرِ دھُرِ چھوڈِیا لاءِ
--47--14--4--

ਨਾਨਕ ਰੰਗੁ ਨ ਉਤਰੈ
ਜੋ ਹਰਿ ਧੁਰਿ ਛੋਡਿਆ ਲਾਇ
॥੪॥੧੪॥੪੭॥

سِریراگُ مہلا[1] 3 -- | محلا[1]

ਸਿਰੀਰਾਗੁ ਮਹਲਾ ੩ ॥

گُرمُکھِ کِرپا کرے بھگتِ کیجےَ بِنُ گُر بھگتِ ن ہوئی --	----	ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥
آپےَ آپُ مِلاۓ بُوجھےَ تا نِرملُ ہووےَ سوئی --	----	ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥
ہرِ جیءُ ساچا ساچی بانْی سبدِ مِلاوا ہوئی --1--	----	ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥
بھائی رے بھگتِہیِنُ کاہے جگِ آئِیا --	----	ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
پُورے گُر کی سیو ن کینی بِرتھا جنمُ گوائِیا --1-- رہاءُ --	----	ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
آپے جگجیِونُ سُکھداتا آپے بکھسِ[1] مِلاۓ -- | [1]بخشِ-	----	ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥
جیء جنّت اے کِیا ویچارے کِیا کو آکھِ سُنْاۓ --	----	ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
گُرمُکھِ آپے دےءِ وڈائی آپے سیو کراۓ --2--	----	ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥
دیکھِ کُٹنّبُ موہِ لوبھانْا چلدِیا نالِ ن جائی --	----	ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
ستگُرُ سیوِ گُنْ نِدھانُ پائِیا تِس دی کیِم[1] ن پائی -- | [1]قیِم-	----	ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥

ہرِ پرّبھُ سکھا مِیتُ پرّبھُ میرا انّتے ہوءِ سکھائی --3--	----	ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥
آپنٗے منِ چِتِ کہے کہاۓ بِنُ گُر آپُ ن جائی --	----	ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
ہرِ جیءُ داتا بھگتِ وچھلُ ہےَ کرِ کِرپا منّنِ وسائی --	----	ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥
نانک سوبھا سُرتِ دےءِ پرّبھُ آپے گُرمُکھِ دے وِڈیائی --4--15--48--	----	ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
دھنُ جننی جِنِ جائِیا دھنّنُ پِتا پردھانُ --	----	ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
ستگُرُ سیوِ سُکھُ پائِیا وِچہُ گِئیا گُمانُ --	----	ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
درِ سیونِ سنّت جن کھڑے پائِنِ گُنٹی نِدھانُ --1--	----	ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥
میرے من گُرمُکھِ دھِیاءِ ہرِ سوءِ --	----	ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
گُر کا سبدُ منِ وسےَ منُ تنُ نِرملُ ہوءِ --1-- رہاءُ --	----	ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥

کرِ کرِپا گھرِ آئِیا آپے مِلِیا آءِ ـ ـ	----	ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
گُر سبدی سالاہیَئےَ[1] رنّگے سہجِ سُبھاءِ ـ ـ | [1]سالاحیےَ۔	----	ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
سچےَ سچِ سمائِیا مِل رہےَ ن وِچھُڑِ جاءِ ـ ـ2ـ ـ	----	ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥
جو کِچھُ کرنٹا سُ کرِ رہِیا اورُ ن کرنٹا جاءِ ـ ـ	----	ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
چِری وِچھُنّنے میلِئنُ ستگُر پنّنےَ پاءِ ـ ـ	----	ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
آپے کار کرائِسی اورُ ن کرنٹا جاءِ ـ ـ3ـ ـ	----	ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥
منُ تنُ رتا رنّگ سِءُ ہئُمےَ تجِ وِکار ـ ـ	----	ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
اہِنِس ہِردےَ روِ رہےَ نِربھءُ نامُ نِرنّکار ـ ـ	----	ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
نانک آپِ مِلائِئنُ پُورےَ سبدِ اپار ـ ـ4ـ ـ16ـ ـ49ـ ـ	----	ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥
سِرِیراگُ مہلا[1] 3 ـ ـ | [1]محلا۔	----	ਸਿਰੀਰਾਗੁ ਮਹਲਾ ੩ ॥

گووِدُ گُنّی نِدھانُ ہےَ انّتُ ن پائِیا جاءِ --	----	ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
کتھنی بدنی ن پائیئےَ ہئُمےَ وِچہُ جاءِ --	----	ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
ستگُرِ ملِۓَ سد بھےَ رچےَ آپِ وسےَ منِ آءِ --1--	Page# [33]	ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
بھائی رے گُرمُکھِ بُوجھےَ کوءِ --	----	ਭਾਈ ਰੇ ਗੁਰਮੁਖਿ ਬੂਝੈ ਕੋਇ ॥
بِنُ بُوجھے کرم کماوݨے جنمُ پدارتھُ کھوءِ --1-- رہاءُ --	----	ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥
جِنی چاکھِیا تِنی سادُ پائِیا بِنُ چاکھے بھرمِ بھُلاءِ --	----	ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
انّمرِتُ ساچا نامُ ہےَ کہݨا کِچھُو ن جاءِ --	----	ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
پِیوت ہُو پرواݨُ بھِئیا پُورےَ سبدِ سماءِ --2--	----	ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥
آپے دےءِ ت پائیئےَ ہورُ کرݨا کِچھُو ن جاءِ --	----	ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
دیوݨ والے کےَ ہتھِ داتِ ہےَ گُرو دُیارےَ پاءِ --	----	ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥

جیہا کیتوں تیہا ہویا
جیہے کرم کماءِ --3--

ਜੇਹਾ ਕੀਤੋਨੁ ਤੇਹਾ ਹੋਆ
ਜੇਹੇ ਕਰਮ ਕਮਾਇ ॥੩॥

جتُ ستُ سنّجمُ نامُ ہےَ
وِنُڑ ناوےَ نِرملُ ن ہوءِ --

ਜਤੁ ਸਤੁ ਸੰਜਮੁ ਨਾਮੁ ਹੈ
ਵਿਣੁ ਨਾਵੈ ਨਿਰਮਲੁ ਨ ਹੋਇ ॥

پُورےَ بھاگِ نامُ منِ وسےَ
سبدِ مِلاوا ہوءِ --

ਪੂਰੈ ਭਾਗਿ ਨਾਮੁ ਮਨਿ ਵਸੈ
ਸਬਦਿ ਮਿਲਾਵਾ ਹੋਇ ॥

نانک سہجے ہی رنّگِ ورتدا
ہرِ گُنڑ پاوےَ سوءِ --4--17--50--

ਨਾਨਕ ਸਹਜੇ ਹੀ ਰੰਗਿ ਵਰਤਦਾ
ਹਰਿ ਗੁਣ ਪਾਵੈ ਸੋਇ ॥੪॥੧੭॥੫੦॥

سِرِیراگُ مہلا[1] 3 -- | [1]محلا-

ਸਿਰੀਰਾਗੁ ਮਹਲਾ ੩ ॥

کانْئِیا سادھےَ اُردھ تپُ کرےَ
وِچہُ ہئُمےَ ن جاءِ --

ਕਾਂਇਆ ਸਾਧੈ ਉਰਧ ਤਪੁ ਕਰੈ
ਵਿਚਹੁ ਹਉਮੈ ਨ ਜਾਇ ॥

ادھِیاتم کرم جے کرے
نامُ ن کب ہی پاءِ --

ਅਧਿਆਤਮ ਕਰਮ ਜੇ ਕਰੇ
ਨਾਮੁ ਨ ਕਬ ਹੀ ਪਾਇ ॥

گُر کےَ سبدِ جیوتُ مرےَ
ہرِ نامُ وسےَ منِ آءِ --1--

ਗੁਰ ਕੈ ਸਬਦਿ ਜੀਵਤੁ ਮਰੈ
ਹਰਿ ਨਾਮੁ ਵਸੈ ਮਨਿ ਆਇ ॥੧॥

سُنڑِ من میرے بھجُ ستگُر سرنٹا --

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥

گُر پرسادی چھُٹیئےَ
بِکھُ بھوجلُ سبدِ گُر ترنٹا --1-- رہاءُ --

ਗੁਰ ਪਰਸਾਦੀ ਛੁਟੀਐ
ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥
ਰਹਾਉ ॥

تّرےَ گُݨ سبھا دھاتُ ہےَ	----	ਤ੍ਰੈ ਗੁਣ ਸਭਾ ਧਾਤੁ ਹੈ
دُوجا بھاءُ وِکارُ ــ		ਦੂਜਾ ਭਾਉ ਵਿਕਾਰੁ ॥
پنّڈِتُ پڑھےَ بنّدھن موہ بادھا	----	ਪੰਡਿਤੁ ਪੜੈ ਬੰਧਨ ਮੋਹ ਬਾਧਾ
نہ بُوجھےَ بِکھیا پِیارِ ــ		ਨਹ ਬੂਝੈ ਬਿਖਿਆ ਪਿਆਰਿ ॥
ستگُرِ ملِۓَ تّرِکُٹی چھُوٹےَ	----	ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ
چئُتھےَ پدِ مُکتِ دُیارُ ــ2ــ		ਚਉਥੈ ਪਦਿ ਮੁਕਤਿ ਦੁਆਰੁ ॥੨॥
گُرتے مارگُ پائیِۓَ	----	ਗੁਰ ਤੇ ਮਾਰਗੁ ਪਾਈਐ
چُوکےَ موہُ گُبارُ[1] ــ | [1]غُبارُ۔		ਚੂਕੈ ਮੋਹੁ ਗੁਬਾਰੁ ॥
سبدِ مرےَ تا اُدھرےَ	----	ਸਬਦਿ ਮਰੈ ਤਾ ਉਧਰੈ
پاۓ موکھ دُیارُ ــ		ਪਾਏ ਮੋਖ ਦੁਆਰੁ ॥
گُرپرسادی مِلِ رہےَ	----	ਗੁਰ ਪਰਸਾਦੀ ਮਿਲਿ ਰਹੈ
سچُ نامُ کرتارُ ــ3ــ		ਸਚੁ ਨਾਮੁ ਕਰਤਾਰੁ ॥੩॥
اِہُ منُویا اتِ سبل ہےَ	----	ਇਹੁ ਮਨੂਆ ਅਤਿ ਸਬਲ ਹੈ
چھڈے ن کتےَ اُپاءِ ــ		ਛਡੇ ਨ ਕਿਤੈ ਉਪਾਇ ॥
دُوجےَ بھاءِ دُکھُ لائِدا	----	ਦੂਜੈ ਭਾਇ ਦੁਖੁ ਲਾਇਦਾ
بہُتی دےءِ سجاءِ[1] ــ | [1]سزاءِ۔		ਬਹੁਤੀ ਦੇਇ ਸਜਾਇ ॥
نانکُ نامِ لگے سے اُبرے	----	ਨਾਨਕ ਨਾਮਿ ਲਗੇ ਸੇ ਉਬਰੇ
ہئُمےَ سبدِ گواءِ ــ4ــ18ــ51ــ		ਹਉਮੈ ਸਬਦਿ ਗਵਾਇ ॥੪॥੧੮॥੫੧॥
سِرِیراگُ مہلا[1] 3 ــ | [1]محلا۔	----	ਸਿਰੀਰਾਗੁ ਮਹਲਾ ੩ ॥

کِرپا کرے گُرُ پائیٔے ہرِ ناموٗ دےءِ دِرڑاءِ --	----	ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥
بِنُ گُر کِنےَ ن پائِئو بِرتھا جنمُ گواءِ --	----	ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥
منمُکھ کرم کماوݨے درگہ ملےَ سجاءِ[1] --1-- | [1]سزاءِ-	----	ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥
من رے دُوجا بھاءُ چُکاءِ --	----	ਮਨ ਰੇ ਦੂਜਾ ਭਾਉ ਚੁਕਾਇ ॥
انّترِ تیرےَ ہرِ وسےَ گُر سیوا سُکھُ پاءِ -- رہاءُ --	----	ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥
سچُ باݨی سچُ سبدُ ہےَ جا سچِ دھرے پِیارُ --	----	ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥
ہرِ کا نامُ منِ وسےَ ہئُمےَ کرّودھُ نِوارِ --	----	ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥
منِ نِرمل نامُ دھِیائیٔے تا پاۓ موکھ دُیارُ --2--	----	ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥
ہئُمےَ وِچِ جگُ بِنسدا مرِ جنّمےَ آوےَ جاءِ --	----	ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥
منمُکھ سبدُ ن جاݨنی جاسنِ پتِ گواءِ --	----	ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥

گُر سیوا ناءُ پائیۓ سچے رہے سماءِ --3--	----	ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥
سبدِ مَنِّۓ گُرُ پائیۓ وِچہُ آپُ گواءِ --	Page# [34]	ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥
اندِنُ بھگتِ کرے سدا ساچے کی لِو لاءِ --	----	ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥
نامُ پدارتھُ منِ وسِیا نانکُ سہجِ سماءِ --4--19--52--	----	ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥
سِریراگُ مہلا[1] 3 -- | [1]محلا	----	ਸਿਰੀਰਾਗੁ ਮਹਲਾ ੩ ॥
جِنی پُرکھی ستگُر ن سیوِئو سے دُکھیۓ جُگ چارِ --	----	ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥
گھرِ ہودا پُرکھُ ن پچھاݨیا ابھمانِ مُٹھے اہنکارِ --	----	ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥
ستگُرو کیا پھٹکیا منّگِ تھکے سنّسارِ --	----	ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥
سچا سبدُ ن سیوِئو سبھِ کاج سوارݨہارُ --1--	----	ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥
من میرے سدا ہرِ ویکھُ ہدُورِ[1] -- | [1]حدُورِ	----	ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥

ਜਨਮ ਮਰਨ ਦੁਖੁ ਪਰਹਰੈ
ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥

جنم مرن دُکھ پرہرےَ
سبدِ رہِیا بھرپُورِ --1-- رہاءُ --

ਸਚੁ ਸਲਾਹਨਿ ਸੇ ਸਚੇ
ਸਚਾ ਨਾਮੁ ਅਧਾਰੁ ॥

سچُ سلاہنِ[1] سے سچے
سچا نامُ ادھارُ -- | [1]سلاحنِ-

ਸਚੀ ਕਾਰ ਕਮਾਵਣੀ
ਸਚੇ ਨਾਲਿ ਪਿਆਰੁ ॥

سچی کار کماونْی
سچے نالِ پیارُ --

ਸਚਾ ਸਾਹੁ ਵਰਤਦਾ
ਕੋਇ ਨ ਮੇਟਣਹਾਰੁ ॥

سچا ساہُ ورتدا
کوءِ ن میٹنْہارُ --

ਮਨਮੁਖ ਮਹਲੁ ਨ ਪਾਇਨੀ
ਕੂੜਿ ਮੁਠੇ ਕੂੜਿਆਰ ॥੨॥

منمُکھ مہلُ[1] ن پائِنی
کُوڑِ مُٹھے کُوڑیار --2-- | [1]محلُ-

ਹਉਮੈ ਕਰਤਾ ਜਗੁ ਮੁਆ
ਗੁਰ ਬਿਨੁ ਘੋਰ ਅੰਧਾਰੁ ॥

ہئُمےَ کرتا جگُ مُیا
گُر بِنُ گھور اندّھارُ --

ਮਾਇਆ ਮੋਹਿ ਵਿਸਾਰਿਆ
ਸੁਖਦਾਤਾ ਦਾਤਾਰੁ ॥

مائِیا موہِ وِسارِیا
سُکھداتا داتارُ --

ਸਤਗੁਰੁ ਸੇਵਹਿ ਤਾ ਉਬਰਹਿ
ਸਚੁ ਰਖਹਿ ਉਰ ਧਾਰਿ ॥

ستگُرُ سیوہِ تا اُبرہِ
سچُ رکھہِ اُر دھارِ --

ਕਿਰਪਾ ਤੇ ਹਰਿ ਪਾਈਐ
ਸਚਿ ਸਬਦਿ ਵੀਚਾਰਿ ॥੩॥

کِرپا تے ہرِ پائِیئےَ
سچِ سبدِ وِیچارِ --3--

سَتگُرُ سیوِ منُ نِرملا ہئُمےَ تجِ وِکار ۔۔	ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥
آپُ چھوڈِ جِیوت مرےَ گُر کےَ سبدِ وِیچار ۔۔	ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥
دھنّدھا دھاوت رہِ گئے لاگا ساچِ پِیارُ ۔۔	ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥
سچِ رتے مُکھ اُجلے تِتُ ساچےَ دربارِ ۔۔4۔۔	ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥
سَتگُرُ پُرکھُ ن منّنِئو سبدِ ن لگوپِیارُ ۔۔	ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥
اِسنانُ دانُ جیتا کرہِ دُوجےَ بھاءِ کھُیارُ[1] ۔۔ | [1]خُیارُ۔	ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥
ہرِ جیءُ آپنڑی کرِپا کرے تا لاگےَ نامِ پِیارُ ۔۔	ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥
نانک نامُ سمالِ تُوٗ گُر کےَ ہیتِ اپارِ ۔۔5۔۔20۔۔53۔۔	ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥
سِرِیراگُ مہلا[1] 3 ۔۔ | [1]محلا۔	ਸਿਰੀਰਾਗੁ ਮਹਲਾ ੩ ॥
کِسُ ہءُ سیوی کِیا جپُ کری سَتگُر پُوچھءُ جاءِ ۔۔	ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥

ستگُر کا بھاݨا مَنِّ لئی وِچہُ آپُ گواءِ --	----	ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥
ایہا سیوا چاکری نامُ وسےَ منِ آءِ --	----	ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥
نامےَ ہی تے سُکھُ پائیئےَ سچےَ سبدِ سُہاءِ --1--	----	ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥
من میرے اندِنُ جاگُ ہرِ چیتِ --	----	ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
آپݨی کھیتی رکھِ لےَ کُونج پڑیگی کھیتِ --1-- رہاءُ --	----	ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥
من کِییا اِچھا پُورِییا سبدِ رہِیا بھرپُورِ --	----	ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥
بھےَ بھاءِ بھگت کرہِ دِنُ راتی ہرِ جیءُ ویکھےَ سدا ہدُورِ[1] -- | [1]حدُورِ	----	ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥
سچےَ سبدِ سدا منُ راتا بھّرمُ گئیا سریرہ دُورِ --	----	ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥
نِرملُ ساہِبُ[1] پائیا ساچا گُنی گہیرُ --2-- | [1]صاحِبُ	----	ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥
جو جاگے سے اُبرے سُوتے گئے مُہاءِ --	----	ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥

سچا سبدُ ن پچھاݨِئو سُپنا گِئیا وِہاءِ --	----	ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥
سُنّجے گھر کا پاہُݨا جِءُ آئِیا تِءُ جاءِ --	----	ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥
منمُکھ جنمُ بِرتھا گِئیا کِیا مُہُ دیسی جاءِ --3--	Page# [35]	ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
سبھ کِچھُ آپے آپِ ہےَ ہئُمےَ وِچِ کہنُ ن جاءِ --	----	ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
گُر کےَ سبدِ پچھاݨیئےَ دُکھُ ہئُمےَ وِچہُ گواءِ --	----	ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
ستگُرُ سیونِ آپݨا ہءُ تِن کےَ لاگءُ پاءِ --	----	ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
نانکُ دِرِ سچےَ سچِیار ہہِ ہءُ تِن بلِہارےَ جاءُ --54--21--4--	----	ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
جے ویلا وکھتُ وِیچارِیئےَ تا کِتُ ویلا بھگتِ ہوءِ --	----	ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥

اندِنُ نامے رتیا سچے سچی سوءِ --	----	ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
اِکُ تِلُ پیارا وِسرے بھگتِ کِنیہی ہوءِ --	----	ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
مَنُ تَنُ سیتلُ ساچ سِءُ ساسُ ن بِرتھا کوءِ --1--	----	ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥
میرے من ہرِ کا نامُ دھیاءِ --	----	ਮੇਰੇ ਮਨ ਹਰਿ ਕਾ ਨਾਮੁ ਧਿਆਇ ॥
ساچی بھگتِ تا تھیئے جا ہرِ وسے منِ آءِ --1-- رہاءُ --	----	ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥
سہجے کھیتی راہیئے سچُ نامُ بیجُ پاءِ --	----	ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥
کھیتی جمّی اگلی منُویا رجا سہجِ سُبھاءِ --	----	ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥
گُر کا سبدُ انّمرِتُ ہے جِتُ پیتے تِکھ جاءِ --	----	ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
اِہُ منُ ساچا سچِ رتا سچے رہِیا سماءِ --2--	----	ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥
آکھنُ ویکھنُ بولنا سبدے رہِیا سماءِ --	----	ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥

بانْڑی وجی چہُ جُگی سچو سچُ سُنْڑاءِ ـ ـ	----	ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
ہئُمےَ میرا رہِ گِئیا سچےَ لِئیا مِلاءِ ـ ـ	----	ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥
تِن کءُ مہلُ[1] ہدُورِ[2] ہےَ جو سچِ رہے لِو لاءِ ـ ـ3ـ ـ | [1]محلُ۔ [2]حدُورِ۔	----	ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥
ندری نامُ دھِیائیئےَ وِنْڑُ کرما پائِیا ن جاءِ ـ ـ	----	ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥
پُورےَ بھاگِ ستسنّگتِ لہےَ ستگُرُ بھیٹےَ جِسُ آءِ ـ ـ	----	ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥
اندِنُ نامے رتِیا دُکھُ بِکھِیا وِچہُ جاءِ ـ ـ	----	ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥
نانک سبدِ مِلاوڑا نامے نامِ سماءِ ـ ـ4ـ ـ22ـ ـ55ـ ـ	----	ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥
سِرِیراگُ مہلا[1] 3 ـ ـ | [1]محلا۔	----	ਸਿਰੀਰਾਗੁ ਮਹਲਾ ੩ ॥
آپنْڑا بھءُ تِن پائِئونُ جِن گُر کا سبدُ بیچارِ ـ ـ	----	ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
ستسنّگتی سدا مِلِ رہے سچے کے گُنْڑ سارِ ـ ـ	----	ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥

دُبِدھا مَیلُ چُکائیئنُ ہرِ راکھِیا اُر دھارِ ـــ	-----	ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
سچی بانٔی سچُ منِ سچے نالِ پیارُ ــ1ــ	-----	ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
من میرے ہئُمےَ مَیلُ بھر نالِ ـــ	-----	ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
ہرِ نِرملُ سدا سوہنٔا سبدِ سوارنٔہارُ ــ1ــ رہاءُ ــ	-----	ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
سچےَ سبدِ منُ موہِیا پ٘ربھِ آپے لۓ مِلاءِ ـــ	-----	ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
اندِنُ نامے رتِیا جوتی جوتِ سماءِ ـــ	-----	ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
جوتی ہُو پ٘ربھُ جاپدا بِنُ ستگُر بُوجھ ن پاءِ ـــ	-----	ਜੋਤੀ ਹੁ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
جِن کءُ پُوربِ لِکھِیا ستگُرُ بھیٹِیا تِن آءِ ــ2ــ	-----	ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
وِنُ ناوےَ سبھ ڈُمنٔی دُوجےَ بھاءِ کھُیاءِ ـــ	-----	ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
تِسُ بِنُ گھڑی ن جیودی دُکھی رَینْ وِہاءِ ـــ	-----	ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥

بھرمِ بھُلاٹا انّدھُلا
پھِرِ پھِرِ آوےَ جاءِ --

ਭਰਮਿ ਭੁਲਾਣਾ ਅੰਧੁਲਾ
ਫਿਰਿ ਫਿਰਿ ਆਵੈ ਜਾਇ ॥

ندرِ کرے پرّبھُ آپٹی
آپے لئے مِلاءِ --3--

ਨਦਰਿ ਕਰੇ ਪ੍ਰਭੁ ਆਪਣੀ
ਆਪੇ ਲਏ ਮਿਲਾਇ ॥੩॥

سبھُ کِچھُ سُنڈا ویکھدا
کِءُ مُکرِ پئِیا جاءِ --
Page# [36]
ਸਭੁ ਕਿਛੁ ਸੁਣਦਾ ਵੇਖਦਾ
ਕਿਉ ਮੁਕਰਿ ਪਇਆ ਜਾਇ ॥

پاپو پاپُ کماودے
پاپے پچہِ پچاءِ --

ਪਾਪੋ ਪਾਪੁ ਕਮਾਵਦੇ
ਪਾਪੇ ਪਚਹਿ ਪਚਾਇ ॥

سو پرّبھُ ندرِ ن آوئی
منمُکھِ بُوجھ ن پاءِ --

ਸੋ ਪ੍ਰਭੁ ਨਦਰਿ ਨ ਆਵਈ
ਮਨਮੁਖਿ ਬੂਝ ਨ ਪਾਇ ॥

جِسُ ویکھالے سوئی ویکھےَ
نانکُ گُرمُکھِ پاءِ --4--23--56--

ਜਿਸੁ ਵੇਖਾਲੇ ਸੋਈ ਵੇਖੈ
ਨਾਨਕ ਗੁਰਮੁਖਿ ਪਾਇ ॥੪॥੨੩॥੫੬॥

سرّیراگُ مہلا[1] 3 -- | [1]محلا-

ਸ੍ਰੀਰਾਗੁ ਮਹਲਾ ੩ ॥

بِنُ گُر روگُ ن تُٹّئی
ہئُمےَ پیڑ ن جاءِ --

ਬਿਨੁ ਗੁਰ ਰੋਗੁ ਨ ਤੁਟਈ
ਹਉਮੈ ਪੀੜ ਨ ਜਾਇ ॥

گُر پرسادی منِ وسےَ
نامے رہےَ سماءِ --

ਗੁਰ ਪਰਸਾਦੀ ਮਨਿ ਵਸੈ
ਨਾਮੇ ਰਹੈ ਸਮਾਇ ॥

گُر سبدی ہرِ پائیئےَ
بِنُ سبدےَ بھرمِ بھُلاءِ --1--

ਗੁਰ ਸਬਦੀ ਹਰਿ ਪਾਈਐ
ਬਿਨੁ ਸਬਦੈ ਭਰਮਿ ਭੁਲਾਇ ॥੧॥

من رے نِج گھرِ واسا ہوءِ --	----	ਮਨ ਰੇ ਨਿਜ ਘਰਿ ਵਾਸਾ ਹੋਇ ॥
رام نامُ سالاہِ[1] تُو پھِرِ آوݨ جاݨُ ن ہوءِ --1-- رہاءُ -- | [1]سالاحِ-	----	ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥
ہرِ اِکو داتا ورتدا دُوجا اورُ ن کوءِ --	----	ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥
سبدِ سالاہی[1] منِ وسےَ سہجے ہی سُکھُ ہوءِ -- | [1]سالاحی-	----	ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥
سبھ ندری انّدرِ ویکھدا جےَ بھاوےَ تےَ دےءِ --2--	----	ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥
ہئُمےَ سبھا گݨت ہےَ گݨتےَ نءُ سُکھُ ناہِ --	----	ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥
بِکھُ کی کار کماوݨی بِکھُ ہی ماہِ سماہِ --	----	ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥
بِنُ ناوےَ ٹھئُرُ ن پائِنی جمپُرِ دُوکھ سہاہِ --3--	----	ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥
جیءُ پِنّڈُ سبھُ تِس دا تِسےَ دا آدھارُ --	----	ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥
گُر پرسادی بُجھیۓَ تا پاۓ موکھ دُیارُ --	----	ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥

نانک نامُ سلاہِ[1] تُوں انّتُ ن پاراوارُ --4--24--57--	----	ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥
[1]سلاحِ-		
سِریراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
تِنا انندُ سدا سُکھُ ہے جِنا سچُ نامُ آدھارُ --	----	ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥
گُر سبدی سچُ پائیا دُوکھ نِوارنْہارُ --	----	ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥
سدا سدا ساچے گُنْ گاوہِ ساچےَ ناءِ پیارُ --	----	ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥
کِرپا کرِ کےَ آپنْی دِتونُ بھگتِ بھنڈارُ --1--	----	ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥
من رے سدا انندُ گُنْ گاءِ --	----	ਮਨ ਰੇ ਸਦਾ ਅਨੰਦੁ ਗੁਣ ਗਾਇ ॥
سچی بانْی ہرِ پائیئےَ ہرِ سِءُ رہےَ سماءِ --1-- رہاءُ --	----	ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
سچی بھگتی منُ لالُ تھیِیا رتا سہجِ سُبھاءِ --	----	ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥
گُر سبدی منُ موہیا کہنْا کچھُو ن جاءِ --	----	ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥

جِہوا رتی سبدِ سچےَ انٌمرِتُ پِیوےَ رسِ گُنٹ گاءِ ۔۔	----	ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥
گُرمُکھِ ایہُ رنٌگُ پائیئےَ جِس نوُ کِرپا کرے رجاءِ[1] ۔۔2۔۔ |	----	ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥

[1]رضاءِ۔

سنٌسا اِہُ سنٌسارُ ہےَ سُتِیا رَینٹِ وِہاءِ ۔۔	----	ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥
اِکِ آپنٹےَ بھانٹےَ کڈھِ لئِئنُ آپے لِئِئونُ مِلاءِ ۔۔	----	ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥
آپے ہی آپِ منِ وسِیا مائِیا موہُ چُکاءِ ۔۔	----	ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥
آپِ وڈائی دِتیئنُ گُرمُکھِ دےءِ بُجھاءِ ۔۔3۔۔	----	ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥
سبھنا کا داتا ایکُ ہےَ بھُلِیا لۓ سمجھاءِ ۔۔	----	ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥
اِکِ آپے آپِ کھُیائِئنُ دُوجےَ چھڈِئنُ لاءِ ۔۔	----	ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥
گُرمتی ہرِ پائیئےَ جوتی جوتِ مِلاءِ ۔۔	----	ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥

اندِنُ نامے رتیا نانک نامِ سماءِ --4--25--58--	----	ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥
سِریراگُ مہلا[1] 3 -- | محلا[1]-	----	ਸਿਰੀਰਾਗੁ ਮਹਲਾ ੩ ॥
گُنوَنّتی سچُ پائیا تّرِسنا تجِ وِکار --	----	ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥
گُر سبدی منُ رنّگیا رسنا پّریم پِیارِ --	----	ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥
بِنُ ستِگُر کِنے ن پائِئو کرِ ویکھہُ منِ وِچارِ --	Page# [37]	ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
منمُکھ مَیلُ ن اُترے جِچرُ گُر سبدِ ن کرے پیارُ --1--	----	ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥
من میرے ستِگُر کے بھانے چلُ --	----	ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥
نِج گھرِ وسہِ انّمرِت پِیوہِ تا سُکھ لہہِ مہلُ[1] --1-- رہاءُ -- | محلُ[1]-	----	ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥
اَئُگُنوَنّتی گُنُ کو نہی بہنِ ن ملے ہدُورِ[1] -- | حدُورِ[1]-	----	ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥
منمُکھِ سبدُ ن جانئی اوگنِ سو پّربھُ دُورِ --	----	ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥

جِنی سچُ پچھانِیا سچِ رتے بھرپُورِ --	----	ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥
گُر سبدی منُ بیدھِیا پّربھُ مِلیا آپ ہدُورِ[1] --2--	[1]حدُورِ-	----	ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥
آپے رنّگنِ رنّگِئونُ سبدے لِئیُونُ مِلاءِ --	----	ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥
سچا رنّگُ ن اُترے جو سچِ رتے لِو لاءِ --	----	ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥
چارے کُنّڈا بھوِ تھکے منمُکھ بُوجھ ن پاءِ --	----	ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥
جِسُ ستِگُرُ میلے سو ملےَ سچےَ سبدِ سماءِ --3--	----	ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥
مِتّر گھنیرے کرِ تھکی میرا دُکھُ کاٹےَ کوءِ --	----	ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥
مِلِ پّریتم دُکھُ کٹیا سبدِ مِلاوا ہوءِ --	----	ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥
سچُ کھٹنا سچُ راسِ ہےَ سچے سچی سوءِ --	----	ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥

سچ ملے سے ن وچھُڑہِ نانک گُرمُکھِ ہوءِ --4--26--59--	-----	ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
سِریراگُ مہلا[1] 3 -- | [1]محلا-	-----	ਸਿਰੀਰਾਗੁ ਮਹਲਾ ੩ ॥
آپے کارنُ کرتا کرے سٔرِسٹِ دیکھے آپِ اُپاءِ --	-----	ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥
سبھ ایکو اِکُ ورتدا الکھُ ن لکھیا جاءِ --	-----	ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥
آپے پرَبھُو دئیالُ ہے آپے دےءِ بُجھاءِ --	-----	ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥
گُرمتی سد منِ وسیا سچِ رہے لِو لاءِ --1--	-----	ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥
من میرے گُر کی مٌنِ لے رجاءِ[1] -- | [1]رضاءِ-	-----	ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥
منُ تنُ سیتلُ سبھُ تھیئے نامُ وسے منِ آءِ --1-- رہاءُ --	-----	ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥
جِنِ کرِ کارنُ دھاریا سوئی سار کرےءِ --	-----	ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥
گُر کے سبدِ پچھانیئے جا آپے ندرِ کرےءِ --	-----	ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥

سے جن سبدے سوہنے تِتُ سچےَ دربارِ --	----	ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥
گُرمُکھِ سچےَ سبدِ رتے آپِ میلے کرتارِ --2--	----	ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥
گُرمتی سچُ سلاہنٹا[1] جِس دا انّتُ ن پاراوارُ -- | [1]سلاحنٹا-	----	ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥
گھٹِ گھٹِ آپے ہُکمِ[1] وسےَ ہُکمے[2] کرے بیچارُ -- | [1]حُکمِ- [2]حُکمے-	----	ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥
گُر سبدی سالاہیئےَ[1] ہئُمےَ وِچہُ کھوءِ -- | [1]سالاحیئےَ-	----	ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥
سا دھن ناوےَ باہری اوگنٹونّتی روءِ --3--	----	ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥
سچُ سلاہی[1] سچِ لگا سچےَ ناءِ ترِپتِ ہوءِ -- | [1]سلاحی-	----	ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥
گُنٹ وِیچاری گُنٹ سنّگرہا اوگُنٹ کڈھا دھوءِ --	----	ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥
آپے میلِ مِلائِدا پھِرِ ویچھوڑا ن ہوءِ --	----	ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥

نانک گُرُ سالاہی[1] آپݨا
جِدُو پائی پ٘ربھُ سوءِ --4--27--60--

[1]سالاحی-

ਨਾਨਕ ਗੁਰੁ ਸਾਲਾਹੀ ਆਪਣਾ
ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥

سِریراگُ مہلا[1] 3 -- | [1]محلا-

ਸਿਰੀਰਾਗੁ ਮਹਲਾ ੩ ॥

سُݨِ سُݨِ کام گہیلیۓ
کِیا چلہِ باہ لُڈاءِ --

ਸੁਣਿ ਸੁਣਿ ਕਾਮ ਗਹੇਲੀਏ
ਕਿਆ ਚਲਹਿ ਬਾਹ ਲੁਡਾਇ ॥

آپݨا پِرُ ن پچھاݨہی
کِیا مُہُ دیسہِ جاءِ --

ਆਪਣਾ ਪਿਰੁ ਨ ਪਛਾਣਹੀ
ਕਿਆ ਮੁਹੁ ਦੇਸਹਿ ਜਾਇ ॥

جِنی سکھِیں کنّتُ پچھاݨِیا
ہءُ تِن کےَ لاگءُ پاءِ --

ਜਿਨੀ ਸਖੀ ਕੰਤੁ ਪਛਾਣਿਆ
ਹਉ ਤਿਨ ਕੈ ਲਾਗਉ ਪਾਇ ॥

تِن ہی جَیسی تھی رہا
ستسنّگتِ میلِ مِلاءِ --1--

ਤਿਨ ਹੀ ਜੈਸੀ ਥੀ ਰਹਾ
ਸਤਸੰਗਤਿ ਮੇਲਿ ਮਿਲਾਇ ॥੧॥

مُنّدھے کُوڑِ مُٹھی کُوڑِیارِ --

Page# [38]

ਮੁੰਧੇ ਕੂੜਿ ਮੁਠੀ ਕੂੜਿਆਰਿ ॥

پِرُ پ٘ربھُ ساچا سوہݨا
پائیۓ گُربیچارِ --1-- رہاءُ --

ਪਿਰੁ ਪ੍ਰਭੁ ਸਾਚਾ ਸੋਹਣਾ
ਪਾਈਐ ਗੁਰ ਬੀਚਾਰਿ ॥੧॥ ਰਹਾਉ ॥

منمُکھِ کنّتُ ن پچھاݨئی
تِن کِءُ رَیݨِ وِہاءِ --

ਮਨਮੁਖਿ ਕੰਤੁ ਨ ਪਛਾਣਈ
ਤਿਨ ਕਿਉ ਰੈਣਿ ਵਿਹਾਇ ॥

گربِ اٹِیا ت٘رِسنا جلہِ
دُکھُ پاوہِ دُوجےَ بھاءِ --

ਗਰਬਿ ਅਟੀਆ ਤ੍ਰਿਸਨਾ ਜਲਹਿ
ਦੁਖੁ ਪਾਵਹਿ ਦੂਜੈ ਭਾਇ ॥

سبدِ رتِیا سوہاگنٹی تِن وِچہُ ہئُمےَ جاءِ --	----	ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥
سدا پِرُ راوہِ آپٹنا تِنا سُکھے سُکھِ وِہاءِ --2--	----	ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥
گِیان وِہوُنٹی پِر مُتِیا پِرمُ ن پائِیا جاءِ --	----	ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥
اگِیان متی انّدھیرُ ہےَ بِنُ پِر دیکھے بھُکھ ن جاءِ --	----	ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥
آوہُ مِلہُ سہیلیِہو مےَ پِرُ دیہُ مِلاءِ --	----	ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥
پوُرےَ بھاگِ ستِگُرُ ملےَ پِرُ پائِیا سچِ سماءِ --3--	----	ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥
سے سہِیا سوہاگنٹی جِن کءُ ندرِ کرےءِ --	----	ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥
کھسمُ[1] پچھانٹہِ آپٹنا تنُ منُ آگےَ دےءِ --	----	ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥
گھرِ ورُ پائِیا آپٹنا ہئُمےَ دوُرِ کرےءِ --	----	ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥

[1] خصمُ-

نانکؑ سوبھاونّتِیا سوہاگنؑی اندِنُ بھگتِ کرےءِ ––61––28––4––	----	ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥
سِرِیراگُ مہلا[1] 3 –– | [1]محلا–	----	ਸਿਰੀਰਾਗੁ ਮਹਲਾ ੩ ॥
اِکِ پِرُ راوہِ آپڑا ہءُ کےَ دِرِ پُوچھءُ جاءِ ––	----	ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥
ستِگُرُ سیوی بھاءُ کرِ مےَ پِرُ دیہُ مِلاءِ ––	----	ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥
سبھُ اُپاۓ آپے وکھےَ کِسُ نیڑےَ کِسُ دُورِ ––	----	ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥
جِنِ پِرُ سنّگے جاڑیا پِرُ راوے سدا ہدُورِ[1] ––1–– | [1]حدُورِ–	----	ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥
مُنّدھے تُو چلُ گُرُ کےَ بھاءِ ––	----	ਮੁੰਧੇ ਤੂ ਚਲੁ ਗੁਰ ਕੈ ਭਾਇ ॥
اندِنُ راوہِ پِرُ آپڑا سہجے سچِ سماءِ ––1–– رہاءُ ––	----	ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥
سبدِ رتِیا سوہاگنؑی سچےَ سبدِ سِیگارِ ––	----	ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥
ہرِ ورُ پائِنِ گھرِ آپڑےَ گُرُ کےَ ہیتِ پِیارِ ––	----	ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥

سیج سُہاوی ہرِ رنگ روےَ بھگتِ بھرے بھنّڈار ۔۔	----	ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥
سو پّربھُ پّریتمُ منِ وسےَ جِ سبھسےَ دےءِ ادھارُ ۔۔2۔۔	----	ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥
پِرُ سالاہنِ[1] آپݨا تِن کےَ ہءُ سد بلِہارے جاءُ ۔۔ | [1]سالاحنِ۔	----	ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
منُ تنُ ارپی سِرُ دیئی تِن کےَ لاگا پاءِ ۔۔	----	ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥
جِنی اِکُ پچھاݨیا دُوجا بھاءُ چُکاءِ ۔۔	----	ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥
گُرمُکھِ نامُ پچھاݨیۓ نانک سچِ سماءِ ۔۔3۔۔29۔۔62۔۔	----	ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥
سِریراگُ مہلا[1] 3 ۔۔ | [1]محلا۔	----	ਸਿਰੀਰਾਗੁ ਮਹਲਾ ੩ ॥
ہرِ جی سچا سچُ تُو سبھُ کُچھُ تیرے چیرے ۔۔	----	ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
لکھ چئُراسیہ ترسدے پھِرے بِنُ گُر بھیٹے پیرے ۔۔	----	ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
ہرِ جیءُ بکھسے[1] بکھسِ[2] لۓ سُوکھ سدا سرِیرے ۔۔ | [1]بخشے۔ [2]بخشِ۔	----	ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥

گُر پرسادی سیو کری
سچ گہِر گنّبھیرے --1--

ਗੁਰ ਪਰਸਾਦੀ ਸੇਵ ਕਰੀ
ਸਚੁ ਗਹਿਰ ਗੰਭੀਰੈ ॥੧॥

من میرے نامِ رتے سُکھُ ہوءِ --

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥

گُرمتی نامُ سلاہیئے[1]
دُوجا اورُ ن کوءِ --1-- رہاءُ -- |

ਗੁਰਮਤੀ ਨਾਮੁ ਸਲਾਹੀਐ
ਦੂਜਾ ਅਵਰੁ ਨ ਕੋਇ ॥੧॥ ਰਹਾਉ ॥

[1]سلاحیئے۔

دھرم راءِ نو ہُکمُ[1] ہے
بہِ سچا دھرمُ بیچارِ -- | [1]حُکمُ۔

ਧਰਮ ਰਾਇ ਨੋ ਹੁਕਮੁ ਹੈ
ਬਹਿ ਸਚਾ ਧਰਮੁ ਬੀਚਾਰਿ ॥

دُوجے بھاءِ دُسٹُ آتما
اوہُ تیری سرکار --

ਦੂਜੈ ਭਾਇ ਦੁਸਟੁ ਆਤਮਾ
ਓਹੁ ਤੇਰੀ ਸਰਕਾਰ ॥

ادھیاتمی ہرِ گُنڑ تاسُ منِ
جپہِ ایکُ مُرارِ --

ਅਧਿਆਤਮੀ ਹਰਿ ਗੁਣ ਤਾਸੁ ਮਨਿ
ਜਪਹਿ ਏਕੁ ਮੁਰਾਰਿ ॥

تِن کی سیوا دھرم راءِ کرے
دھنّ سوارنڑہارُ --2--
Page# [39]
ਤਿਨ ਕੀ ਸੇਵਾ ਧਰਮ ਰਾਇ ਕਰੈ
ਧੰਨੁ ਸਵਾਰਣਹਾਰੁ ॥੨॥

من کے بِکار منہِ تجے
منِ چُوکے موہُ ابھِمانُ --

ਮਨ ਕੇ ਬਿਕਾਰ ਮਨਹਿ ਤਜੈ
ਮਨਿ ਚੂਕੈ ਮੋਹੁ ਅਭਿਮਾਨੁ ॥

آتم رامُ پچھانِیا
سہجِ نامِ سمانُ --

ਆਤਮ ਰਾਮੁ ਪਛਾਣਿਆ
ਸਹਜੇ ਨਾਮਿ ਸਮਾਨੁ ॥

بِنُ ستگُر مُکتِ ن پائیئے
منمُکھِ پھرے دِوانُ --

ਬਿਨੁ ਸਤਿਗੁਰ ਮੁਕਤਿ ਨ ਪਾਈਐ
ਮਨਮੁਖਿ ਫਿਰੈ ਦਿਵਾਨੁ ॥

سبدُ ن چینےَ کتھنی بدنی کرے بِکھیا ماہِ سمانُ --3--	----	ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥
سبھُ کِچھُ آپے آپِ ہےَ دُوجا اورُ ن کوءِ --	----	ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥
جِءُ بولائے تِءُ بولیئےَ جا آپِ بُلائے سوءِ --	----	ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥
گُرمُکھِ بانٹی بّرہمُ ہےَ سبدِ مِلاوا ہوءِ --	----	ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥
نانکُ نامُ سمالِ تُو جِتُ سیوِئےَ سُکھُ ہوءِ --63--30--4--	----	ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
سِریراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
جگِ ہئُمےَ مَیلُ دُکھُ پائِیا ملُ لاگی دُوجےَ بھاءِ --	----	ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥
ملُ ہئُمےَ دھوتی کِوےَ ن اُترے جے سءُ تیرتھ ناءِ --	----	ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
بہُ بِدھِ کرم کماودے دُوٹی ملُ لاگی آءِ --	----	ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥

پڑھئے مَیلُ ن اُترے پُوچھہُ گیانِیا جاءِ --1--	-----	ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥
من میرے گُر سرنِ آوےَ تا نِرمل ہوءِ --	-----	ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
منمُکھ ہرِ ہرِ کرِ تھکے مَیلُ ن سکی دھوءِ --1-- رہاءُ --	-----	ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥
منِ مَیلےَ بھگتِ ن ہووئی نامُ ن پائِیا جاءِ --	-----	ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥
منمُکھ مَیلے مَیلے مُئے جاسن پتِ گواءِ --	-----	ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥
گُر پرسادی منِ وسےَ ملُ ہئُمے جاءِ سماءِ --	-----	ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥
جِءُ اندھیرےَ دِیپکُ بالیئےَ تِءُ گُر گیانِ اگیانُ تجاءِ --2--	-----	ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥
ہم کِیا ہم کرگے ہم مُورکھ گاوار --	-----	ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥
کرنےَ والا وِسریا دُوجےَ بھاءِ پیارُ --	-----	ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥

مائِیا جیوڈُ دُکھُ نہی سبھِ بھوِ تھکے سنّسارُ --	----	ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥
گُرمتی سُکھُ پائیئَ سچُ نامُ اُر دھارِ --3--	----	ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥
جِس نو میلے سو ملےَ ہءُ تِسُ بلِہارےَ جاءُ --	----	ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥
اے من بھگتی رتِیا سچُ باݨی نِج تھاءُ --	----	ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥
منِ رتے جِہوا رتی ہرِ گُݨ سچے گاءُ --	----	ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥
نانک نامُ ن وِیسرےَ سچے ماہِ سماءُ --4--31--64--	----	ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥
سِرِیراگُ مہلا[1] 4 گھرُ 1 -- | [1]محلا-	----	ਸਿਰੀਰਾਗੁ ਮਹਲਾ ੪ ਘਰੁ ੧ ॥
مےَ منِ تنِ بِرہُ اتِ اگلا کِءُ پرِیتمُ ملےَ گھرِ آءِ --	----	ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥
جا دیکھا پرّبھُ آپݨا پرّبھِ دیکھِئےَ دُکھُ جاءِ --	----	ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥
جاءِ پُچھا تِن سجݨا پرّبھُ کِتُ بِدھِ ملےَ مِلاءِ --1--	----	ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥

میرے سِتگرا مےَ تُجھ بِنُ اورُ ن کوءِ --	----	ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
ہم مُورکھ مُگدھ سرݨاگتی کرِ کِرپا میلے ہرِ سوءِ --1-- رہاءُ --	----	ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
سِتگُرُ داتا ہرِ نام کا پّربھُ آپ مِلاوےَ سوءِ --	----	ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
سِتگُرِ ہرِ پّربھُ بُجھیا گُر جیوڈُ اورُ ن کوءِ --	----	ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥
ہءُ گُر سرݨائی ڈھہِ پوا کرِ دئِیا میلے پّربھُ سوءِ --2--	----	ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
منہٹھِ کِنےَ ن پائِیا کرِ اُپاو تھکے سبھُ کوءِ --	----	ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥
سہس سِیاݨپ کرِ رہے منِ کورےَ رنّگُ ن ہوءِ --	Page# [40]	ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
کُوڑِ کپٹِ کِنےَ ن پائِئو جو بیجےَ کھاوےَ سوءِ --3--	----	ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
سبھنا تیری آس پّربھُ سبھ جیء تیرے تُوںّ راسِ --	----	ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥

پّربھ تُدھہُ کھالی[1] کوٗ نہی
دِرِ گُرمُکھا نوٗ ساباسِ ۔۔ | [1]خالی۔

ਪ੍ਰਭ ਤੁਧਹੁ ਖਾਲੀ ਕੋ ਨਹੀ
ਦਰਿ ਗੁਰਮੁਖਾ ਨੋ ਸਾਬਾਸਿ ॥

بِکھُ بھئُجل ڈُبدے کڈھِ لےَ
جن نانک کی ارداسِ[1] ۔۔4۔۔1۔۔65۔۔
| [1]عرداسِ۔

ਬਿਖੁ ਭਉਜਲ ਡੁਬਦੇ ਕਢਿ ਲੈ
ਜਨ ਨਾਨਕ ਕੀ ਅਰਦਾਸਿ ॥੪॥੧॥੬੫॥

سِرِیراگُ مہلا[1] 4 ۔۔ | [1]محلا۔

ਸਿਰੀਰਾਗੁ ਮਹਲਾ ੪ ॥

نامُ ملےَ منُ ترِپتیۓَ
بِنُ نامےَ دھرِگُ جِیواسُ ۔۔

ਨਾਮੁ ਮਿਲੈ ਮਨੁ ਤ੍ਰਿਪਤੀਐ
ਬਿਨੁ ਨਾਮੈ ਧ੍ਰਿਗੁ ਜੀਵਾਸੁ ॥

کوئی گُرمُکھِ سجنُْ جے ملےَ
مےَ دسے پّربھُ گُنْتاسُ ۔۔

ਕੋਈ ਗੁਰਮੁਖਿ ਸਜਣੁ ਜੇ ਮਿਲੈ
ਮੈ ਦਸੇ ਪ੍ਰਭੁ ਗੁਣਤਾਸੁ ॥

ہءُ تِسُ وِٹہُ چءُ کھنّنیۓَ
مےَ نام کرے پرگاسُ ۔۔1۔۔

ਹਉ ਤਿਸੁ ਵਿਟਹੁ ਚਉ ਖੰਨੀਐ
ਮੈ ਨਾਮ ਕਰੇ ਪਰਗਾਸੁ ॥੧॥

میرے پّرِیتما ہءُ جِیوا نامُ دھِیاءِ ۔۔

ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥

بِنُ ناوےَ جِیونُْ نا تھیۓَ
میرے ستِگُر نامُ دّرِڑاءِ ۔۔1۔۔ رہاءُ ۔۔

ਬਿਨੁ ਨਾਵੈ ਜੀਵਣੁ ਨਾ ਥੀਐ
ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥

نامُ اموٗلکُ رتنُ ہےَ
پوٗرے ستِگُر پاسِ ۔۔

ਨਾਮੁ ਅਮੋਲਕੁ ਰਤਨੁ ਹੈ
ਪੂਰੇ ਸਤਿਗੁਰ ਪਾਸਿ ॥

ستِگُر سیوےَ لگِیا
کڈھِ رتنُ دیوےَ پرگاسِ ۔۔

ਸਤਿਗੁਰ ਸੇਵੈ ਲਗਿਆ
ਕਢਿ ਰਤਨੁ ਦੇਵੈ ਪਰਗਾਸਿ ॥

دھنّنُ وڈبھاگی وڈ بھا گیِیا جو آءِ ملے گُر پاسِ --2--	----	ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
جِنا ستِگُرُ پُرکھُ ن بھیٹِئو سے بھاگہِیݨ وسِ کال --	----	ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
اوءِ پھِرِ پھِرِ جونِ بھوائیئہِ وِچِ وِسٹا کرِ وِکرال --	----	ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
اونا پاسِ دُیاسِ ن بھٹِیۓ جن انترِ کرودھُ چنڈال --3--	----	ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
ستِگُرُ پُرکھُ انمّرت سرُ وڈبھاگی ناوہِ آءِ --	----	ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
اُن جنم جنم کی مَیلُ اُترے نِرمل نامُ دِرڑاءِ --	----	ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
جن نانکُ اُتم پدُ پائیا ستِگُر کی لِو لاءِ --4--2--66--	----	ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
سِریراگُ مہلا[1] 4 -- | [1]محلا-	----	ਸਿਰੀਰਾਗੁ ਮਹਲਾ ੪ ॥
گُݨ گاوا گُݨ وِتھرا گُݨ بولی میری ماءِ --	----	ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥
گُرمُکھِ سجݨُ گُݨکارِییا مِلِ سجݨ ہرِ گُݨ گاءِ --	----	ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥

ہیرے ہیرُ مِل بیدھِیا رنگِ چلوٗلے ناءِ --1--	----	ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥
میرے گووِندا گُنڑ گاوا ترِپتِ مَنِ ہوءِ --	----	ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥
انترِپیاس ہرِ نام کی گُرُ تُس مِلاوے سوءِ --1-- رہاءُ --	----	ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥
منُ رنگہُ وڈبھاگیہو گُرُ تُٹھا کرے پساءُ --	----	ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥
گُرُ نامُ دِرڑاۓ رنگ سِءُ ہءُ ستگُر کے بلِ جاءُ --	----	ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥
بِنُ ستگُر ہرِ نامُ ن لبھئی لکھ کوٹی کرم کماءُ --2--	----	ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥
بِنُ بھاگا ستگُرُ نا ملے گھرِ بیٹھِیا نِکٹِ نِت پاسِ --	----	ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥
انترِ اگیان دُکھُ بھرمُ ہے وِچ پڑدا دوٗرِ پئییاسِ --	----	ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥
بِنُ ستگُر بھیٹے کنّچنُ نا تھیۓ منمُکھُ لوہُ بوُڑا بیڑی پاسِ --3--	----	ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥
ستگُرُ بوہِتھُ ہرِ ناو ہے کِت بِدھِ چڑِیا جاءِ --	----	ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥

سِتگُر کے بھاݨے جو چلے
وِچ بوہِتھ بَیٹھا آءِ ــ

ਸਤਿਗੁਰ ਕੈ ਭਾਣੈ ਜੋ ਚਲੈ
ਵਿਚਿ ਬੋਹਿਥ ਬੈਠਾ ਆਇ ॥

دھنّ دھنّ وڈبھاگی نانکا
جِنا سِتگُر لئے مِلاءِ ــ4ــ3ــ67ــ

ਧੰਨੁ ਧੰਨੁ ਵਡਭਾਗੀ ਨਾਨਕਾ
ਜਿਨਾ ਸਤਿਗੁਰੁ ਲਇਆ ਮਿਲਾਇ ॥੪॥੩॥੬੭॥

سِرِیراگُ مہلا[1] 4 ــ | [1]محلا ــ
Page# [41]
ਸਿਰੀਰਾਗੁ ਮਹਲਾ ੪ ॥

ہءُ پنّتھُ دسائی نِت کھڑی
کوئی پّربھُ دسے تِن جاءُ ــ

ਹਉ ਪੰਥੁ ਦਸਾਈ ਨਿਤ ਖੜੀ
ਕੋਈ ਪ੍ਰਭੁ ਦਸੇ ਤਿਨਿ ਜਾਉ ॥

جِنی میرا پِیارا راوِیا
تِن پِچھے لاگِ پھِراءُ ــ

ਜਿਨੀ ਮੇਰਾ ਪਿਆਰਾ ਰਾਵਿਆ
ਤਿਨ ਪੀਛੈ ਲਾਗਿ ਫਿਰਾਉ ॥

کرِ مِنّتِ کرِ جودڑی
مے پّربھُ ملݨے کا چاءُ ــ1ــ

ਕਰਿ ਮਿੰਨਤਿ ਕਰਿ ਜੋਦੜੀ
ਮੈ ਪ੍ਰਭੁ ਮਿਲਣੈ ਕਾ ਚਾਉ ॥੧॥

میرے بھائی جنا
کوئی مو کءُ ہرِ پّربھُ میلِ مِلاءِ ــ

ਮੇਰੇ ਭਾਈ ਜਨਾ
ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥

ہءُ سِتگر وِٹہُ وارِیا
جِن ہرِ پّربھُ دِییا دِکھاءِ ــ1ــ رہاءُ ــ

ਹਉ ਸਤਿਗੁਰ ਵਿਟਹੁ ਵਾਰਿਆ
ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥
ਰਹਾਉ ॥

ہوءِ نِماݨی ڈھہِ پوا
پُورے سِتگر پاسِ ــ

ਹੋਇ ਨਿਮਾਣੀ ਢਹਿ ਪਵਾ
ਪੂਰੇ ਸਤਿਗੁਰ ਪਾਸਿ ॥

نِماݨِیا گرُ ماݨُ ہے
گرُ سِتگُرُ کرے ساباسِ ــ

ਨਿਮਾਣਿਆ ਗੁਰੁ ਮਾਣੁ ਹੈ
ਗੁਰੁ ਸਤਿਗੁਰੁ ਕਰੇ ਸਾਬਾਸਿ ॥

ہءُ گرُ سالاہِ[1] ن رجئُو مےَ میلے ہرِ پرّبھُ پاسِ --2-- | [1]سالاحِ-	----	ਹਉ ਗੁਰੁ ਸਾਲਾਹਿ ਨ ਰਜਉ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥
ستِگر نوُ سبھ کوُ لوچدا جیتا جگتُ سبھُ کوءِ --	----	ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥
بِنُ بھاگا درسنُ نا تھیئےَ بھاگہِینڑُ بہِ روءِ --	----	ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥
جوُ ہرِ پرّبھ بھاڻا سوُ تھِیا دھُرِ لِکھِیا ن میٹےَ کوءِ --3--	----	ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥
آپے ستِگرُ آپِ ہرِ آپے میلِ مِلاءِ --	----	ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥
آپِ دئِیا کرِ میلسی گُر ستِگُر پِچھےَ پاءِ --	----	ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥
سبھُ جگجِیونُ جگِ آپِ ہےَ نانکُ جلُ جلہِ سماءِ --4--4--68--	----	ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥
سِرِیراگُ مہلا[1] 4 -- | [1]محلا-	----	ਸਿਰੀਰਾਗੁ ਮਹਲਾ ੪ ॥
رسُ انّمرِتُ نامُ رسُ اتِ بھلا کِتُ بِدھِ ملےَ رسُ کھاءِ --	----	ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥
جاءِ پُچھہُ سوہاگنڑی تُسا کِءُ کرِ مِلِیا پرّبھُ آءِ --	----	ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥

اوءِ ویپرواہ ن بولنی ہءُ مل مِل دھووا تِن پاءِ --1--	----	ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥
بھائی رے مِل سجنڑ ہرِ گُنڑ سارِ --	----	ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥
سجنڑُ ستگُرُ پُرکھُ ہےَ دُکھُ کڈھےَ ہئُمےَ مارِ --1-- رہاءُ --	----	ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥
گُرمُکھیا سوہاگنڑی تِن دئِیا پئی مَنِ آءِ --	----	ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥
ستِگُر وچنُ رتنّنُ ہےَ جو منّنے سُ ہرِ رسُ کھاءِ --	----	ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥
سے وڈبھاگی وڈ جانڑیئہِ جِن ہرِ رسُ کھادھا گُر بھاءِ --2--	----	ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥
اِہُ ہرِ رسُ ونِ تِنڑِ سبھتُ ہےَ بھاگِہینڑ نہی کھاءِ --	----	ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥
بِنُ ستِگُر ملےَ نا پوےَ منمُکھ رہے بِللاءِ --	----	ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥
اوءِ ستِگُر آگےَ نا نِوہِ اونا انترِ کرودھُ بلاءِ --3--	----	ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥
ہرِ ہرِ ہرِ رسُ آپ ہےَ آپے ہرِ رسُ ہوءِ --	----	ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥

آپ دئیا کرِ دیوسی گُرمُکھِ انمّرِتُ چوءِ --	----	ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥
سبھُ تنُ منُ ہریا ہوئیا نانک ہرِ وسِیا منِ سوءِ --69--5--4--	----	ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥
سِرِیراگُ مہلا[1] 4 -- | محلا[1]	----	ਸਿਰੀਰਾਗੁ ਮਹਲਾ ੪ ॥
دِنسُ چڑھے پھرِ آتھوے رَینِ سبائی جاءِ --	----	ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥
آو گھٹے نرُ نا بُجھے نِتِ مُوسا لاجُ ٹُکاءِ --	----	ਆਵ ਘਟੈ ਨਰੁ ਨਾ ਬੁਝੈ ਨਿਤਿ ਮੁਸਾ ਲਾਜੁ ਟੁਕਾਇ ॥
گُڑُ مِٹھا مائیا پسریا منمُکھُ لگِ ماکھی پچے پچاءِ --1--	----	ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥
بھائی رے مے مِیتُ سکھا پّربھُ سوءِ --	----	ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥
پُتُ کلتُ موہُ بِکھُ ہے انتِ بیلی کوءِ ن ہوءِ --1-- رہاءُ --	----	ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥
گُرمتِ ہرِ لِو اُبرے الِپتُ رہے سرنّاءِ --	----	ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥
اونی چلنُ سدا نِہالیا ہرِ کھرچُ لِیا پتِ پاءِ --	Page# [42]	ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥

گرُمکھِ درگہ مَنّیئہِ
ہرِ آپ لۓ گلِ لاءِ --2--

ਗੁਰਮੁਖਿ ਦਰਗਹ ਮੰਨੀਅਹਿ
ਹਰਿ ਆਪਿ ਲਏ ਗਲਿ ਲਾਇ ॥੨॥

گرُمکھا نوُ پنّتھُ پرگٹا
درِ ٹھاک ن کوئی پاءِ --

ਗੁਰਮੁਖਾ ਨੋ ਪੰਥੁ ਪਰਗਟਾ
ਦਰਿ ਠਾਕ ਨ ਕੋਈ ਪਾਇ ॥

ہرِ نامُ سلاہنِ[1] نامُ منِ
نامِ رہنِ لِو لاءِ -- | [1]سلاحنِ-

ਹਰਿ ਨਾਮੁ ਸਲਾਹਨਿ ਨਾਮੁ ਮਨਿ
ਨਾਮਿ ਰਹਨਿ ਲਿਵ ਲਾਇ ॥

انہد دھُنی درِ وجدے
درِ سچے سوبھا پاءِ --3--

ਅਨਹਦ ਧੁਨੀ ਦਰਿ ਵਜਦੇ
ਦਰਿ ਸਚੈ ਸੋਭਾ ਪਾਇ ॥੩॥

جِنی گرُمکھِ نامُ سلاہِیا[1]
تِنا سبھ کو کہے ساباسِ -- | [1]سلاحِیا-

ਜਿਨੀ ਗੁਰਮੁਖਿ ਨਾਮੁ ਸਲਾਹਿਆ
ਤਿਨਾ ਸਭ ਕੋ ਕਹੈ ਸਾਬਾਸਿ ॥

تِن کی سنگتِ دیہِ پرَبھ
مےَ جاچِک کی ارداسِ[1] -- | [1]عرداسِ-

ਤਿਨ ਕੀ ਸੰਗਤਿ ਦੇਹਿ ਪ੍ਰਭ
ਮੈ ਜਾਚਿਕ ਕੀ ਅਰਦਾਸਿ ॥

نانک بھاگ وڈے تِنا گرُمکھا
جِن انترِ نامُ پرگاسِ
--70--6--31--33--4--

ਨਾਨਕ ਭਾਗ ਵਡੇ ਤਿਨਾ ਗੁਰਮੁਖਾ
ਜਿਨ ਅੰਤਰਿ ਨਾਮੁ ਪਰਗਾਸਿ
॥੪॥੩੩॥੩੧॥੬॥੭੦॥

سِرِیراگُ مہلا[1] 5 گھرُ 1 -- | [1]محلا-

ਸਿਰੀਰਾਗੁ ਮਹਲਾ ੫ ਘਰੁ ੧ ॥

کِیا تُو رتا دیکھِ کے
پُتّر کلتّر سِیگار --

ਕਿਆ ਤੂ ਰਤਾ ਦੇਖਿ ਕੈ
ਪੁਤ੍ਰ ਕਲਤ੍ਰ ਸੀਗਾਰ ॥

رس بھوگہِ کھُسِیا کرہِ ماݨہِ رنّگ اپار ۔۔	----	ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥
بہُتُ کرہِ پھُرمائِسی[1] ورتہِ ہوءِ اپھار ۔۔ | [1]فُرمائِسی۔	----	ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥
کرتا چِتِ ن آوئی منمُکھ انّدھ گوار ۔۔1۔۔	----	ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥
میرے من سُکھداتا ہرِ سوءِ ۔۔	----	ਮੇਰੇ ਮਨ ਸੁਖਦਾਤਾ ਹਰਿ ਸੋਇ ॥
گُر پرسادی پائیئےَ کرمِ پراپتِ ہوءِ ۔۔1۔۔ رہاءُ ۔۔	----	ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥
کپڑِ بھوگِ لپٹائِیا سُئِنا رُپا کھاکُ[1] ۔۔ | [1]خاکُ۔	----	ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥
ہَیور گَیور بہُ رنّگے کیۓ رتھ اتھاک ۔۔	----	ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥
کِس ہی چِتِ ن پاوہی بِسرِیا سبھ ساک ۔۔	----	ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥
سِرجݨہارِ بھُلائِیا وِݨُ ناوےَ ناپاک ۔۔2۔۔	----	ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥
لَیدا بد دُیاءِ[1] توُنّ مائِیا کرہِ اِکت ۔۔ | [1]دُیا◌ءِ۔	----	ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥

جِس نوُ تُوں پتِیائِدا
سو سجّنُ تُجھے اِنت ۔۔

ਜਿਸ ਨੋ ਤੂੰ ਪਤੀਆਇਦਾ
ਸੋ ਸਣੁ ਤੁਝੈ ਅਨਿਤ ॥

اہنّکارُ کرہِ اہنّکارِییا
وِیاپِیا من کی مت ۔۔

ਅਹੰਕਾਰੁ ਕਰਹਿ ਅਹੰਕਾਰੀਆ
ਵਿਆਪਿਆ ਮਨ ਕੀ ਮਤਿ ॥

تِن پّربھِ آپِ بھُلائِیا
نا تِسُ جاتِ[1] ن پتِ ۔۔3۔۔ | [1]زاتِ۔

ਤਿਨਿ ਪ੍ਰਭਿ ਆਪਿ ਭੁਲਾਇਆ
ਨਾ ਤਿਸੁ ਜਾਤਿ ਨ ਪਤਿ ॥੩॥

ستِگُرِ پُرکھِ مِلائِیا
اِکو سجنُ سوءِ ۔۔

ਸਤਿਗੁਰਿ ਪੁਰਖਿ ਮਿਲਾਇਆ
ਇਕੋ ਸਜਣੁ ਸੋਇ ॥

ہرِ جن کا راکھا ایکُ ہےَ
کِیا مانُس ہئُمےَ روءِ ۔۔

ਹਰਿ ਜਨ ਕਾ ਰਾਖਾ ਏਕੁ ਹੈ
ਕਿਆ ਮਾਣਸ ਹਉਮੈ ਰੋਇ ॥

جو ہرِ جن بھاوےَ سو کرے
درِ پھیرُ ن پاوےَ کوءِ ۔۔

ਜੋ ਹਰਿ ਜਨ ਭਾਵੈ ਸੋ ਕਰੇ
ਦਰਿ ਫੇਰੁ ਨ ਪਾਵੈ ਕੋਇ ॥

نانک رتا رنّگِ ہرِ
سبھ جگ مہِ چانݨُ ہوءِ
۔۔71۔۔1۔۔4۔۔

ਨਾਨਕ ਰਤਾ ਰੰਗਿ ਹਰਿ
ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

سِرِیراگُ مہلا[1] 5 ۔۔ | [1]محلا۔

ਸਿਰੀਰਾਗੁ ਮਹਲਾ ੫ ॥

منِ بِلاسُ بہُ رنّگُ گھݨا
دّرِسٹِ بھُولِ کھُسِییا ۔۔

ਮਨਿ ਬਿਲਾਸੁ ਬਹੁ ਰੰਗੁ ਘਣਾ
ਦ੍ਰਿਸਟਿ ਭੂਲਿ ਖੁਸੀਆ ॥

چھتّردھار بادِساہِییا[1] وِچِ سہسے پرِییا --1-- | [1]بادِشاہِییا-	----	ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥
بھائی رے سُکھُ سادھسنّگِ پائِیا --	----	ਭਾਈ ਰੇ ਸੁਖੁ ਸਾਧਸੰਗਿ ਪਾਇਆ ॥
لِکھِیا لیکھُ تِنِ پُرکھِ بِدھاتے دُکھُ سہسا مِٹِ گِئِیا --1-- رہاءُ --	----	ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥
جیتے تھان تھننّترا تیتے بھوِ آئِیا --	----	ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥
دھن پاتی وڈ بھُوِییا میری میری کرِ پرِیا --2--	----	ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥
ہُکمُ[1] چلاۓ نِسنّگ ہوءِ ورتےَ اپھرِیا -- | [1]حُکمُ-	----	ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥
سبھُ کو وسگتِ کرِ لئِئوُنُ بِنُ ناوےَ کھاکُ[1] رلِیا --3-- | [1]خاکُ-	----	ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥
کوٹِ تیتِیس سیوکا سِدھ سادھِک درِ کھرِیا --	----	ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥
گِرنّباری وڈ ساہبی[1] سبھُ نانک سُپنُ تھِیا --4--2--72-- | [1]صاحبی-	----	ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥
سِرِیراگُ مہلا[1] 5 -- | [1]محلا-	Page# [43]	ਸਿਰੀਰਾਗੁ ਮਹਲਾ ੫ ॥

بھلکے اُٹھِ پپولیۓ وِنُّ بُجھے مُگدھ اجانِ --	----	ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
سو پّربھُ چِتِ ن آئِیو چھُٹیگی بیبانِ --	----	ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
سِتگُر سیتی چِتُ لاءِ سدا سدا رنّگُ مانِ --1--	----	ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥
پّرانٔی تُوںّ آئِیا لاہا لَیݨِ --	----	ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
لگا کِتُ کُپھکڑے سبھ مُکدی چلی رَیݨِ --1-- رہاءُ --	----	ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
کُدم کرے پسُ پنّکھِیا دِسےَ ناہی کالُ --	----	ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
اوتےَ ساتھِ منُکھُ ہےَ پھاتھا مائِیا جالِ --	----	ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
مُکتے سیئی بھالِیئہِ جِ سچا نامُ سمالِ --2--	----	ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥
جو گھرُ چھڈِ گواوݨا سو لگا من ماہِ --	----	ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
جِتھےَ جاءِ تُدھُ ورتݨا تِس کی چِنّتا ناہِ --	----	ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥

پھاتھے سیئی نکلے جِ گُر کی پَیری پاہِ ـــ3ــ	----	ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥
کوئی رکھِ ن سکئی دُوجا کو ن دِکھاءِ ــ	----	ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
چارے کُنّڈا بھالِ کےَ آءِ پئِیا سرنٔاءِ ــ	----	ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
نانک سچےَ پاتِساہِ[1] ڈُبدا لِئیا کڈھاءِ ـــ4ـــ3ـــ73ــ |	----	ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥

[1]پاتِشاہِ۔

سِرِیراگُ مہلا[1] 5 ــ | [1]محلا۔	----	ਸਿਰੀਰਾਗੁ ਮਹਲਾ ੫ ॥
گھڑی مُہت کا پاہُنٔا کاج سوارنٔہارُ ــ	----	ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
مائِیا کامِ وِیاپِیا سمجھےَ ناہی گاوارُ ــ	----	ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥
اُٹھِ چلِیا پچھُتائِیا پرِیا وسِ جنّدار ـــ1ــ	----	ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
انّدھے توُنّ بَیٹھا کنّدھی پاہِ ــ	----	ਅੰਧੇ ਤੂੰ ਬੈਠਾ ਕੰਧੀ ਪਾਹਿ ॥
جے ہووی پوُربِ لِکھِیا تا گُر کا بچنُ کماہِ ـــ1ــ رہاءُ ــ	----	ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥

ہری ناہی نہ ڈڈُری پکی وڈھنٖہار ــ ــ	----	ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥
لےَ لےَ دات پہُتِیا لاوے کرِ تیٖئیارُ ــ ــ	----	ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥
جا ہویا ہُکمُ[1] کِرسانٹ دا تا لُنٹِ مِنٖیا کھیتارُ ــ ــ2ــ ــ | [1]حُکمُ ـ	----	ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
پہِلا پہرُ دھنّدھےَ گِئیا دُوجےَ بھرِ سوئِیا ــ ــ	----	ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥
تیجےَ جھاکھ جھکھائِیا چئُتھےَ بھورُ بھئِیا ــ ــ	----	ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥
کد ہی چِتِ ن آئِئو جِنِ جیءُ پِنّڈُ دِییا ــ ــ3ــ ــ	----	ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
سادھسنّگتِ کءُ وارِیا جیءُ کِییا کُربانٹ[1] ــ ــ | [1]قُربانٹ ـ	----	ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥
جِس تے سوجھی مِنِ پئی مِلِیا پُرکھُ سُجانٹ ــ ــ	----	ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥
نانک ڈِٹھا سدا نالِ ہرِ انّترجامی جانٹ ــ ــ4ــ ــ4ــ ــ74ــ ــ	----	ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥
سِریراگُ مہلا[1] 5 ــ ــ | [1]محلا ـ	----	ਸਿਰੀਰਾਗੁ ਮਹਲਾ ੫ ॥

سبھے گلا وِسرنُ اِکو وِسرِن جاءُ ـ ـ	----	ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥
دھنّدھا سبھُ جلاءِ کےَ گُرِ نامُ دِییا سچُ سُیاءُ ـ ـ	----	ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥
آسا سبھے لاہِ کےَ اِکا آس کماءُ ـ ـ	----	ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥
جِنی ستِگُرُ سیوِیا تِن اگےَ مِلِیا تھاءُ ـ ـ1ـ ـ	----	ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥
من میرے کرتے نو سالاہِ[1] ـ ـ | [1]سالاحِ-	----	ਮਨ ਮੇਰੇ ਕਰਤੇ ਨੋ ਸਾਲਾਹਿ ॥
سبھے چھڈِ سِیانْپا گُر کی پَیری پاہِ ـ ـ1ـ ـ رہاءُ ـ ـ	----	ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥
دُکھ بھُکھ نہ وِیاپئی جے سُکھداتا منِ ہوءِ ـ ـ	----	ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥
کِت ہی کنّمِ ن چھجیِئےَ جا ہِردےَ سچا سوءِ ـ ـ	----	ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥
جِسُ تُونّ رکھہِ ہتھ دے تِسُ مارِ ن سکےَ کوءِ ـ ـ	----	ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥
سُکھداتا گُرُ سیوِیئےَ سبھِ اوگنْ کڈھےَ دھوءِ ـ ـ2ـ ـ	----	ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥

سیوا منّگے سیوکو لائِیا اپُنی سیو --	----	ਸੇਵਾ ਮੰਗੈ ਸੇਵਕੋ ਲਾਈਆ ਅਪੁਨੀ ਸੇਵ ॥
سادھُو سنّگُ مسکتے[1] تُوٹھےَ پاوا دیو -- | [1]مشقتے-	Page# [44]	ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥
سبھُ کِچھُ وسگتِ ساہبےَ[1] آپے کرنْ کریو -- | [1]صاحبے-	----	ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥
ستِگُر کےَ بلِہارنْےَ منسا سبھ پُوریو --3--	----	ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥
اِکو دِسےَ سجنْو اِکو بھائی مِیتُ --	----	ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥
اِکسےَ دی سامگری اِکسےَ دی ہےَ رِیتِ --	----	ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥
اِکس سِء مُن مانِیا تا ہوِیا نِہچلُ چِیتُ --	----	ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥
سچُ کھانْا سچُ پیَننْا ٹیک نانک سچُ کِیتُ --4--5--75--	----	ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥
سِرِیراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
سبھے تھوک پراپتے جے آوےَ اِکُ ہتھِ --	----	ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥

جنمُ پدارتھُ سپھلُ ہےَ
جے سچا سبدُ کتھِ --

ਜਨਮੁ ਪਦਾਰਥੁ ਸਫਲੁ ਹੈ
ਜੇ ਸਚਾ ਸਬਦੁ ਕਥਿ ॥

گُر تے مہلُ[1] پراپتے
جِسُ لِکھِیا ہووےَ متھِ --1-- | [1]محلُ-

ਗੁਰ ਤੇ ਮਹਲੁ ਪਰਾਪਤੇ
ਜਿਸੁ ਲਿਖਿਆ ਹੋਵੈ ਮਥਿ ॥੧॥

میرے من ایکس سِءُ چِتُ لاءِ --

ਮੇਰੇ ਮਨ ਏਕਸ ਸਿਉ ਚਿਤੁ ਲਾਇ ॥

ایکس بِنُ سبھ دھنّدھُ ہےَ
سبھ مِتھِیا موہُ ماءِ --1-- رہاءُ --

ਏਕਸ ਬਿਨੁ ਸਭ ਧੰਧੁ ਹੈ
ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥

لکھ کھُسِیا پاتِساہِیا[1]
جے ستِگُرُ ندرِ کرےءِ -- | [1]پاتِشاہِیا-

ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ ॥

نِمکھ ایک ہرِ نامُ دےءِ
میرا منُ تنُ سیتلُ ہوءِ --

ਨਿਮਖ ਏਕ ਹਰਿ ਨਾਮੁ ਦੇਇ
ਮੇਰਾ ਮਨੁ ਤਨੁ ਸੀਤਲੁ ਹੋਇ ॥

جِس کءُ پُورب لِکھِیا
تِنِ ستِگر چرن گہے --2--

ਜਿਸ ਕਉ ਪੂਰਬਿ ਲਿਖਿਆ
ਤਿਨਿ ਸਤਿਗੁਰ ਚਰਨ ਗਹੇ ॥੨॥

سپھل مُورتُ سپھلا گھڑی
جِتُ سچے نالِ پیارُ --

ਸਫਲ ਮੂਰਤੁ ਸਫਲਾ ਘੜੀ
ਜਿਤੁ ਸਚੇ ਨਾਲਿ ਪਿਆਰੁ ॥

دُوکھُ سنّتاپُ ن لگئی
جِسُ ہرِ کا نامُ ادھارُ --

ਦੂਖੁ ਸੰਤਾਪੁ ਨ ਲਗਈ
ਜਿਸੁ ਹਰਿ ਕਾ ਨਾਮੁ ਅਧਾਰੁ ॥

باہ پکڑِ گُرِ کاڈھِیا
سوئی اُترِیا پارِ --3--

ਬਾਹ ਪਕੜਿ ਗੁਰਿ ਕਾਢਿਆ
ਸੋਈ ਉਤਰਿਆ ਪਾਰਿ ॥੩॥

تھانُ سُہاوا پوِتُ ہےَ جتھےَ سنّت سبھا --	ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ڈھوئی تِس ہی نوُ ملےَ جِن پُورا گُروُ لبھا --	ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
نانک بدھا گھرُ تہاں جتھےَ مِرتُ ن جنمُ جرا --76--6--4--	ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
سّرِیراگُ مہلا[1] 5 -- | [1]محلا-	ਸ੍ਰੀਰਾਗੁ ਮਹਲਾ ੫ ॥
سوئی دھِیائیئےَ جِیئڑے سِرِ ساہاں پاتِساہُ[1] -- | [1]پاتِشاہُ-	ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥
تِس ہی کی کرِ آس من جِس کا سبھسُ ویساہُ --	ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥
سبھِ سِیانپا چھڈِ کےَ گُر کی چرنٞی پاہُ --1--	ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥
من میرے سُکھ سہج سیتی جپِ ناءُ --	ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
آٹھ پہر پرّبھُ دھِیاءِ توُنّ گُنٞ گوِئنّد نِت گاءُ --1-- رہاءُ --	ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥
تِس کی سرنی پرُ منا جِسُ جیوڈُ اورُ ن کوءِ --	ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥

جِس سِمرت سُکھ ہوءِ گھنّا
دُکھ درد ن مُولے ہوءِ --

ਜਿਸੁ ਸਿਮਰਤ ਸੁਖੁ ਹੋਇ ਘਣਾ
ਦੁਖੁ ਦਰਦੁ ਨ ਮੂਲੇ ਹੋਇ ॥

سدا سدا کرِ چاکری پرّبھُ
ساہِبُ[1] سچا سوءِ --2-- | [1]صاحِبُ-

ਸਦਾ ਸਦਾ ਕਰਿ ਚਾਕਰੀ ਪ੍ਰਭੁ
ਸਾਹਿਬੁ ਸਚਾ ਸੋਇ ॥੨॥

سادھسنّگتِ ہوءِ نِرملا
کٹیٖۓ جم کی پھاس --

ਸਾਧਸੰਗਤਿ ਹੋਇ ਨਿਰਮਲਾ
ਕਟੀਐ ਜਮ ਕੀ ਫਾਸ ॥

سُکھداتا بھے بھنّجنو
تِس آگےَ کرِ ارداسِ[1] -- | [1]عرداس-

ਸੁਖਦਾਤਾ ਭੈ ਭੰਜਨੋ
ਤਿਸੁ ਆਗੈ ਕਰਿ ਅਰਦਾਸਿ ॥

مِہر کرے جِس مِہروانُ
تاں کارجُ آوے راسِ --3--

ਮਿਹਰ ਕਰੇ ਜਿਸੁ ਮਿਹਰਵਾਨੁ
ਤਾਂ ਕਾਰਜੁ ਆਵੈ ਰਾਸਿ ॥੩॥

بہُتو بہُت وکھانیٖۓ
اُوچو اُوچا تھاءُ --

ਬਹੁਤੋ ਬਹੁਤੁ ਵਖਾਣੀਐ
ਊਚੋ ਊਚਾ ਥਾਉ ॥

ورنا چِہنا باہرا
کِیمتِ[1] کہِ ن سکاءُ -- | [1]قیمتِ-

ਵਰਨਾ ਚਿਹਨਾ ਬਾਹਰਾ
ਕੀਮਤਿ ਕਹਿ ਨ ਸਕਾਉ ॥

نانک کءُ پرّبھ مئِیا کرِ
سچُ دیوہُ اپُنا ناءُ --4--7--77--

ਨਾਨਕ ਕਉ ਪ੍ਰਭ ਮਇਆ ਕਰਿ
ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

سرِیراگُ مہلا[1] 5 -- | [1]محلا-

ਸ੍ਰੀਰਾਗੁ ਮਹਲਾ ੫ ॥

نامُ دھِیاۓ سو سُکھی
تِس مُکھ اُوجل ہوءِ --

ਨਾਮੁ ਧਿਆਏ ਸੋ ਸੁਖੀ
ਤਿਸੁ ਮੁਖੁ ਊਜਲੁ ਹੋਇ ॥

پُورے گُر تے پائیۓ پرگٹُ سبھنی لوءِ --	----	ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥
سادھسنّگتِ کےَ گھرِ وسےَ ایکو سچا سوءِ --1--	----	ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥
میرے من ہرِ ہرِ نامُ دھِیاءِ --	Page# [45]	ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
نامُ سہائی سدا سنّگِ آگےَ لئے چھڈاءِ --1-- رہاءُ --	----	ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥
دُنِیا کِیا وڈِیائِیا کونےَ آوہِ کامِ --	----	ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
مائِیا کا رنّگُ سبھُ پھِکا جاتو بِنسِ نِدانِ --	----	ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
جا کےَ ہِردےَ ہرِ وسےَ سو پُورا پردھانُ --2--	----	ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
سادھُو کی ہوہُ رینُکا اپنْا آپُ تِیاگِ --	----	ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
اُپاو سِیانْپ سگل چھڈِ گُر کی چرنْی لاگُ --	----	ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥
تِسہِ پراپتِ رتنُ ہوءِ جِسُ مستکِ ہووےَ بھاگُ --3--	----	ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥

تسے پراپتِ بھائیہو
جِس دیوے پّربھُ آپ --

ਤਿਸੈ ਪਰਾਪਤਿ ਭਾਈਹੋ
ਜਿਸੁ ਦੇਵੈ ਪ੍ਰਭੁ ਆਪਿ ॥

ستِگُر کی سیوا سو کرے
جِس بنسےَ ہئُمےَ تاپُ --

ਸਤਿਗੁਰ ਕੀ ਸੇਵਾ ਸੋ ਕਰੇ
ਜਿਸੁ ਬਿਨਸੈ ਹਉਮੈ ਤਾਪੁ ॥

نانک کءُ گُرُ بھیٹِیا
بنسے سگل سنّتاپ --4--8--78--

ਨਾਨਕ ਕਉ ਗੁਰੁ ਭੇਟਿਆ
ਬਿਨਸੇ ਸਗਲ ਸੰਤਾਪ ॥੪॥੮॥੭੮॥

سِریراگُ مہلا[1] 5 -- | محلا[1]

ਸਿਰੀਰਾਗੁ ਮਹਲਾ ੫ ॥

اِکُ پچھانُو جیء کا
اِکو رکھنٹہارُ --

ਇਕੁ ਪਛਾਣੂ ਜੀਅ ਕਾ
ਇਕੋ ਰਖਣਹਾਰੁ ॥

اِکس کا منِ آسرا
اِکو پّرانٹ ادھارُ --

ਇਕਸ ਕਾ ਮਨਿ ਆਸਰਾ
ਇਕੋ ਪ੍ਰਾਣ ਅਧਾਰੁ ॥

تِس سرنٹائی سدا سُکھُ
پاربّرہمُ کرتارُ --1--

ਤਿਸੁ ਸਰਣਾਈ ਸਦਾ ਸੁਖੁ
ਪਾਰਬ੍ਰਹਮੁ ਕਰਤਾਰੁ ॥੧॥

من میرے سگل اُپاوِتیاگُ --

ਮਨ ਮੇਰੇ ਸਗਲ ਉਪਾਵ ਤਿਆਗੁ ॥

گُرُ پُورا آرادھِ نِت
اِکُس کی لِو لاگُ --1-- رہاءُ --

ਗੁਰੁ ਪੂਰਾ ਆਰਾਧਿ ਨਿਤ
ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥

اِکو بھائی مِتُ اِکُ
اِکو مات پِتا --

ਇਕੋ ਭਾਈ ਮਿਤੁ ਇਕੁ
ਇਕੋ ਮਾਤ ਪਿਤਾ ॥

اِکس کی مَنِ ٹیک ہےَ جِن جی ءُ پِنّڈُ دِتا --	----	ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
سو پّربھُ منہُ ن وِسرےَ جِن سبھُ کِچھُ وِس کِیتا --2--	----	ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥
گھرِ اِکو باہرِ اِکو تھان تھنّترِ آپ --	----	ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪ ॥
جی ء جنّت سبھِ جِنِ کیِۓ آٹھ پہر تِسُ جاپِ --	----	ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
اِکسُ سیتی رتِیا ن ہووی سوگ سنّتاپُ --3--	----	ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥
پاربّرہمُ پّربھُ ایکُ ہےَ دُوجا ناہی کوءِ --	----	ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
جی ءُ پِنّڈُ سبھُ تِس کا جو تِسُ بھاوےَ سُ ہوءِ --	----	ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
گُرِ پُورےَ پُورا بھِئیا جپِ نانکُ سچا سوءِ --4--9--79--	----	ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥
سِرِیراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
جِنا ستِگُر سِءُ چِتُ لائِیا سے پُورے پردھان --	----	ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥

جِن کےُ آپِ دئِیالُ ہوءِ تِن اُپجےَ منِ گِیانُ --	----	ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
جِن کےُ مستکِ لِکھِیا تِن پائِیا ہرِ نامُ --1--	----	ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥
من میرے ایکو نامُ دھِیاءِ --	----	ਮਨ ਮੇਰੇ ਏਕੋ ਨਾਮੁ ਧਿਆਇ ॥
سرب سُکھا سُکھ اُوپجہِ درگہ پَیدھا جاءِ --1-- رہاءُ --	----	ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥
جنم مرݨ کا بھءُ گِئِیا بھاءُ بھگتِ گوپال --	----	ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
سادھو سنّگتِ نِرملا آپِ کرے پّرِتپال --	----	ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
جنم مرݨ کی ملُ کٹیئےَ گُر درسنُ دیکھِ نِہال --2--	----	ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥
تھان تھننّترِ روِ رہِیا پاربّرہمُ پّربھُ سوءِ --	----	ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
سبھنا داتا ایکُ ہےَ دُوجا ناہی کوءِ --	----	ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
تِسُ سرݨائی چھُٹیئےَ کِیتا لوڑے سُ ہوءِ --3--	----	ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥

ਜਿਨ ਮਨਿ ਵਸਿਆ ਪਾਰਬ੍ਰਹਮੁ
ਸੇ ਪੂਰੇ ਪਰਧਾਨ ॥

جِن مَنِ وسِیا پاربّرہمُ
سے پُورے پردھان --

ਤਿਨ ਕੀ ਸੋਭਾ ਨਿਰਮਲੀ
ਪਰਗਟੁ ਭਈ ਜਹਾਨ ॥

تِن کی سوبھا نِرملی
پرگٹُ بھئی جہان --

ਜਿਨੀ ਮੇਰਾ ਪ੍ਰਭੁ ਧਿਆਇਆ
ਨਾਨਕ ਤਿਨ ਕੁਰਬਾਨ ॥੪॥੧੦॥੮੦॥

جِنی میرا پّربھُ دھیائِیا
نانک تِن کُربان[1] --4--10--80--

[1] قُربان-

Page# [46]

ਸਿਰੀਰਾਗੁ ਮਹਲਾ ੫ ॥

سِرِیراگُ مہلا[1] 5 --

[1] محلا-

ਮਿਲਿ ਸਤਿਗੁਰ ਸਭੁ ਦੁਖੁ ਗਇਆ
ਹਰਿ ਸੁਖੁ ਵਸਿਆ ਮਨਿ ਆਇ ॥

مِلِ ستِگُر سبھُ دُکھُ گئِیا
ہرِ سُکھُ وسِیا منِ آءِ --

ਅੰਤਰਿ ਜੋਤਿ ਪ੍ਰਗਾਸੀਆ
ਏਕਸੁ ਸਿਉ ਲਿਵ ਲਾਇ ॥

انترِ جوتِ پّرگاسِیا
ایکسُ سِءُ لِو لاءِ --

ਮਿਲਿ ਸਾਧੂ ਮੁਖੁ ਊਜਲਾ
ਪੂਰਬਿ ਲਿਖਿਆ ਪਾਇ ॥

مِلِ سادھُو مُکھُ اُوجلا
پُوربِ لِکھِیا پاءِ --

ਗੁਣ ਗੋਵਿੰਦ ਨਿਤ ਗਾਵਣੇ
ਨਿਰਮਲ ਸਾਚੈ ਨਾਇ ॥੧॥

گُنٛ گوِونّد نِت گاوݨے
نِرمل ساچےَ ناءِ --1--

ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥

میرے من گُر سبدی سُکھُ ہوءِ --

ਗੁਰ ਪੂਰੇ ਕੀ ਚਾਕਰੀ
ਬਿਰਥਾ ਜਾਇ ਨ ਕੋਇ ॥੧॥ ਰਹਾਉ ॥

گُر پُورے کی چاکری
بِرتھا جاءِ ن کوءِ --1-- رہاءُ --

من کِیا اِچھاں پُورِییا
پائِیا نامُ نِدھانُ --

ਮਨ ਕੀਆ ਇਛਾਂ ਪੂਰੀਆ
ਪਾਇਆ ਨਾਮੁ ਨਿਧਾਨੁ ॥

انّترجامی سدا سنّگِ
کرنَیہارُ پچھانُ --

ਅੰਤਰਜਾਮੀ ਸਦਾ ਸੰਗਿ
ਕਰਣੈਹਾਰੁ ਪਛਾਨੁ ॥

گُر پرسادی مُکھُ اُوجلا
جپ نامُ دانُ اِسنانُ --

ਗੁਰ ਪਰਸਾਦੀ ਮੁਖੁ ਊਜਲਾ
ਜਪਿ ਨਾਮੁ ਦਾਨੁ ਇਸਨਾਨੁ ॥

کامُ کّرودھُ لوبھُ بِنسِیا
تجِیا سبھُ ابھمانُ --2--

ਕਾਮੁ ਕ੍ਰੋਧੁ ਲੋਭੁ ਬਿਨਸਿਆ
ਤਜਿਆ ਸਭੁ ਅਭਿਮਾਨੁ ॥੨॥

پائِیا لاہا لابھُ نامُ
پُورن ہوۓ کام --

ਪਾਇਆ ਲਾਹਾ ਲਾਭੁ ਨਾਮੁ
ਪੂਰਨ ਹੋਏ ਕਾਮ ॥

کرِ کرِپا پّربھِ میلِیا
دِییا اپنْا نامُ --

ਕਰਿ ਕਿਰਪਾ ਪ੍ਰਭਿ ਮੇਲਿਆ
ਦੀਆ ਅਪਣਾ ਨਾਮੁ ॥

آونْ جانْا رہِ گئِیا
آپ ہویا مِہروانُ --

ਆਵਣ ਜਾਣਾ ਰਹਿ ਗਇਆ
ਆਪਿ ਹੋਆ ਮਿਹਰਵਾਨੁ ॥

سچُ مہلُ[1] گھرُ پائِیا
گُر کا سبدُ پچھانُ --3-- | [1]محلُ-

ਸਚੁ ਮਹਲੁ ਘਰੁ ਪਾਇਆ
ਗੁਰ ਕਾ ਸਬਦੁ ਪਛਾਨੁ ॥੩॥

بھگت جنا کءُ راکھدا
آپنْی کِرپا دھارِ --

ਭਗਤ ਜਨਾ ਕਉ ਰਾਖਦਾ
ਆਪਣੀ ਕਿਰਪਾ ਧਾਰਿ ॥

ہلتِ پلتِ مُکھ اُوجلے ساچے کے گُنْ سارِ --	----	ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥
آٹھ پہر گُنْ ساردے رتے رنگِ اپار --	----	ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥
پاربّرہمُ سُکھ ساگرو نانک سد بلِہار --4--11--81--	----	ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥
سِریراگُ مہلا[1] 5 -- | محلا[1]-	----	ਸਿਰੀਰਾਗੁ ਮਹਲਾ ੫ ॥
پُورا ستِگُرُ جے ملےَ پائیۓ سبدُ نِدھانُ --	----	ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥
کرِ کِرپا پّربھ آپنْی جپیۓ انّمرِت نامُ --	----	ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥
جنم مرنْ دُکھ کاٹیۓ لاگےَ سہجِ دھیانُ --1--	----	ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥
میرے من پّربھ سرنْائی پاءِ --	----	ਮੇਰੇ ਮਨ ਪ੍ਰਭ ਸਰਣਾਈ ਪਾਇ ॥
ہرِ بِنُ دُوجا کو نہی ایکو نامُ دھِیاءِ --1-- رہاءُ --	----	ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥
کِیمتِ[1] کہنْ ن جائیۓ ساگرُ گُنْی اتھاہ -- | قیمتِ[1]-	----	ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥

ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥	----	وڈبھاگی مِلُ سنّگتی سچا سبدُ وِساہُ ــ
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥	----	کرِ سیوا سُکھ ساگرےَ سِرِ ساہا پاتِساہُ[1] ــ2ــ | [1]پاتِشاہُ۔
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥	----	چرݨ کمل کا آسرا دُوجا ناہی ٹھاءُ ــ
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥	----	مےَ دھر تیری پاربّرہم تیرےَ تاݨِ رہاءُ ــ
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥	----	نِماݨِیا پّربھُ ماݨُ تُونّ تیرےَ سنّگِ سماءُ ــ3ــ
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥	----	ہرِ جپیِئےَ آرادھیِئےَ آٹھ پہر گووِنّدُ ــ
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥	----	جیء پّراݨ تنُ دھنُ رکھے کرِ کِرپا راکھی جِنّدُ ــ
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥	----	نانک سگلے دوکھ اُتارِئنُ پّربھُ پاربّرہم بکھسِنّدُ[1] ــ4ــ12ــ82ــ | [1]بخشِنّدُ۔
ਸਿਰੀਰਾਗੁ ਮਹਲਾ ੫ ॥	----	سِریراگُ مہلا[1] 5 ــ | [1]محلا۔

پّرِیتِ لگی تِسُ سچ سِءُ
مرےَ ن آوےَ جاءِ --

ਪ੍ਰੀਤਿ ਲਗੀ ਤਿਸੁ ਸਚ ਸਿਉ
ਮਰੈ ਨ ਆਵੈ ਜਾਇ ॥

نا ویچھوڑِیا وِچھُڑےَ
سبھ مہِ رہِیا سماءِ --

ਨਾ ਵੇਛੋੜਿਆ ਵਿਛੁੜੈ
ਸਭ ਮਹਿ ਰਹਿਆ ਸਮਾਇ ॥

دِین درد دُکھ بھنّجنا
سیوک کےَ ست بھاءِ --

ਦੀਨ ਦਰਦ ਦੁਖ ਭੰਜਨਾ
ਸੇਵਕ ਕੈ ਸਤ ਭਾਇ ॥

اچرج رُوپُ نِرنّجنو
گُرِ میلائِیا ماءِ --1--

ਅਚਰਜ ਰੂਪੁ ਨਿਰੰਜਨੋ
ਗੁਰਿ ਮੇਲਾਇਆ ਮਾਇ ॥੧॥

بھائی رے مِیتُ کرہُ پّربھُ سوءِ --

ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥

مائِیا موہ پرِیتِ دھ۪رِگُ
سُکھی ن دِسےَ کوءِ --1-- رہاءُ --

Page# [47]

ਮਾਇਆ ਮੋਹ ਪਰੀਤਿ ਧ੍ਰਿਗੁ
ਸੁਖੀ ਨ ਦੀਸੈ ਕੋਇ ॥੧॥ ਰਹਾਉ ॥

دانا داتا سِیلونّتُ
نِرملُ رُوپُ اپارُ --

ਦਾਨਾ ਦਾਤਾ ਸੀਲਵੰਤੁ
ਨਿਰਮਲੁ ਰੂਪੁ ਅਪਾਰੁ ॥

سکھا سہائی اتِ وڈا
اُوچا وڈا اپارُ --

ਸਖਾ ਸਹਾਈ ਅਤਿ ਵਡਾ
ਊਚਾ ਵਡਾ ਅਪਾਰੁ ॥

بالکُ بِردھِ ن جانیٔےَ
نِہچلُ تِسُ دروارُ --

ਬਾਲਕੁ ਬਿਰਧਿ ਨ ਜਾਣੀਐ
ਨਿਹਚਲੁ ਤਿਸੁ ਦਰਵਾਰੁ ॥

جو منّگیٔےَ سوئی پائیٔےَ
نِدھارا آدھارُ --2--

ਜੋ ਮੰਗੀਐ ਸੋਈ ਪਾਈਐ
ਨਿਧਾਰਾ ਆਧਾਰੁ ॥੨॥

جِسُ پیکھت کِلوِکھ ہِرہِ مَنِ تنِ ہووے سانْتِ --	ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
اِک منِ ایکُ دھِیائیۓ من کی لاہِ بھرانْتِ --	ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
گُنڑ نِدھانُ نوتنُ سدا پُورن جا کی داتِ --	ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
سدا سدا آرادھیۓ دِنُ وِسرہُ نہی راتِ --3--	ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
جِن کءُ پُورب لِکھیا تِن کا سکھا گووِنّدُ --	ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
تنُ منُ دھنُ ارپی سبھو سگل وارِیۓ اِہ جِنّدُ --	ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
دیکھے سُنْے ہدُورِ[1] سد گھٹِ گھٹِ برہمُ رونّدُ -- | [1]حدُورِ-	ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
اکرتگھنْا نو پالدا پّربھ نانک سد بکھسِنّدُ[1] --4--13--83-- | [1]بخشِنّدُ-	ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
سِریراگُ مہلا[1] 5 -- | [1]محلا-	ਸਿਰੀਰਾਗੁ ਮਹਲਾ ੫ ॥

مَنُ تَنُ دھَنُ جِنِ پّربھِ دِییا رکھِیا سہجِ سوارِ ـ ـ	----	ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
سرب کلا کرِ تھاپِیا انّترِ جوتِ اپار ـ ـ	----	ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
سدا سدا پّربھُ سِمرِیئَے انّترِ رکھُ اُر دھارِ ـ ـ1ـ ـ	----	ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
میرے من ہرِ بِنُ اورُ ن کوءِ ـ ـ	----	ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
پّربھ سرݨائی سدا رہُ دُوکھُ ن وِیاپےَ کوءِ ـ ـ1ـ ـ رہاءُ ـ ـ	----	ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥
رتن پدارتھ ماݨکا سُئِنا رُپا کھاکُ[1] ـ ـ | [1]خاکُ۔	----	ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
مات پِتا سُت بنّدھپا کُوڑے سبھے ساک ـ ـ	----	ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
جِنِ کِیتا تِسہِ ن جاݨئی منمُکھ پسُ ناپاک ـ ـ2ـ ـ	----	ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥
انّترِ باہرِ روِ رہِیا تِس نو جاݨےَ دُورِ ـ ـ	----	ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
ترِّسنا لاگی رچِ رہِیا انّترِ ہئُمےَ کُورِ ـ ـ	----	ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥

بھگتی نام وِہُوݨِیا آوہِ ونّجہِ پُور --3--	----	ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥
راکھِ لیہُ پرّبھُ کرݨہار جیء جنّت کرِ دئِیا --	----	ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
بِنُ پرّبھ کوءِ ن رکھنہارُ مہا بِکٹ جم بھئِیا --	----	ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
نانکُ نامُ ن وِیسرءُ کرِ اپُنی ہرِ مئِیا --4--14--84--	----	ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥
سِرِیراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
میرا تنُ ارُ دھنُ میرا راج رُوپ مےَ دیسُ --	----	ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥
سُت دارا بِنتا انیک بہُتُ رنّگ ارُ ویس --	----	ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥
ہرِ نامُ رِدےَ ن وسئی کارِج کتےَ ن لیکھِ --1--	----	ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥
میرے من ہرِ ہرِ نامُ دھِیاءِ --	----	ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
کرِ سنّگتِ نِت سادھ کی گُر چرݨِی چِتُ لاءِ --1-- رہاءُ --	----	ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥

ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥	----	نامُ نِدھانُ دھِیائیٔ مستکِ ہووے بھاگُ ۔۔
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥	----	کارج سبھِ سوارِیئہِ گُر کی چرݨی لاگُ ۔۔
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥	----	ہئُمےَ روگُ بھّرمُ کٹیٔ نا آوے نا جاگُ ۔۔2۔۔
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥	----	کرِ سنّگتِ تۄُ سادھ کی اٹھسٹھِ تیرتھ ناءُ ۔۔
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥	----	جیءُ پرانْ منُ تنُ ہرے ساچا ایہُ سُیاءُ ۔۔
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥	Page# [48]	اَیتھےَ مِلہِ وڈائیِیا درگہِ پاوہِ تھاءُ ۔۔3۔۔
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥	----	کرے کرائے آپِ پّربھُ سبھُ کِچھُ تِس ہی ہاتھِ ۔۔
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥	----	مارِ آپے جیوالدا انّترِ باہرِ ساتھِ ۔۔
ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥	----	نانک پّربھ سرݨاگتی سرب گھٹا کے ناتھ ۔۔4۔۔15۔۔85۔۔
ਸਿਰੀਰਾਗੁ ਮਹਲਾ ੫ ॥	----	سِریراگُ مہلا[1] 5 ۔۔ | محلا[1]

سرنِ پئے پّربھ آپنٹے گرُ ہویا کِرپالُ ـ ـ	----	ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥
ستگر کےَ اُپدیسۓِ بنسے سرب جنّجال[1] ـ ـ | [1]زنّجال ـ	----	ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥
انّدرُ لگا رام نامِ انّمرِت ندرِ نِہالُ ـ ـ1ـ ـ	----	ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥
من میرے ستِگر سیوا سارُ ـ ـ	----	ਮਨ ਮੇਰੇ ਸਤਿਗੁਰ ਸੇਵਾ ਸਾਰੁ ॥
کرے دئِیا پّربھُ آپنٹی اِک نِمکھ ن منہُ وِسارُ ـ ـ رہاءُ ـ ـ	----	ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥
گُنٹ گووِنّد نِت گاوِیئہِ اوگُنٹ کٹنٹہار ـ ـ	----	ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥
بِنُ ہرِ نام ن سُکھُ ہوءِ کرِ ڈِٹھے بِستھار ـ ـ	----	ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥
سہجے سِپھتی[1] رتِیا بھوجلُ اُترے پارِ ـ ـ2ـ ـ | [1]صِفتی ـ	----	ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥
تِیرتھ ورت لکھ سنّجما پائیۓَ سادھو دھورِ ـ ـ	----	ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥
لُوکِ کماوےَ کِس تے جا ویکھےَ سدا ہدُورِ[1] ـ ـ | [1]حدُورِ ـ	----	ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥

ਥਾਨ ਥਨੰਤਰਿ ਰਵਿ ਰਹਿਆ
ਪ੍ਰਭੁ ਮੇਰਾ ਭਰਪੂਰਿ ॥੩॥

تھان تھننّترِ روِ رہِیا
پّربھُ میرا بھرپُورِ --3--

ਸਚੁ ਪਾਤਿਸਾਹੀ ਅਮਰੁ ਸਚੁ
ਸਚੇ ਸਚਾ ਥਾਨੁ ॥

سچُ پاتِساہی[1] امرُ سچُ
سچے سچا تھانُ -- | [1]پاتِشاہی-

ਸਚੀ ਕੁਦਰਤਿ ਧਾਰੀਅਨੁ
ਸਚਿ ਸਿਰਜਿਓਨੁ ਜਹਾਨੁ ॥

سچی کُدرتِ[1] دھارِیئنُ
سچِ سِرجِئونُ جہانُ -- | [1]قُدرتِ-

ਨਾਨਕ ਜਪੀਐ ਸਚੁ ਨਾਮੁ
ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

نانک جپِیۓ سچُ نامُ
ہءُ سدا سدا کُربانُ[1] --4--16--86--
| [1]قُربانُ-

ਸਿਰੀਰਾਗੁ ਮਹਲਾ ੫ ॥

سِریراگُ مہلا[1] 5 -- | [1]محلا-

ਉਦਮੁ ਕਰਿ ਹਰਿ ਜਾਪਣਾ
ਵਡਭਾਗੀ ਧਨੁ ਖਾਟਿ ॥

اُدمُ کرِ ہرِ جاپنْا
وڈبھاگی دھنُ کھاٹِ --

ਸੰਤਸੰਗਿ ਹਰਿ ਸਿਮਰਣਾ
ਮਲੁ ਜਨਮ ਜਨਮ ਕੀ ਕਾਟਿ ॥੧॥

سنّتسنّگِ ہرِ سِمرنْا
ملُ جنم جنم کی کاٹِ --1--

ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥

من میرے رام نامُ جپِ جاپُ --

ਮਨ ਇਛੇ ਫਲ ਭੁੰਚਿ ਤੂ
ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

من اِچھے پھل بھُنّچِ تُو
سبھ چُوکے سوگ سنّتاپُ -- رہاءُ --

ਜਿਸੁ ਕਾਰਣਿ ਤਨੁ ਧਾਰਿਆ
ਸੋ ਪ੍ਰਭੁ ਡਿਠਾ ਨਾਲਿ ॥

جِسُ کارنِ تنُ دھارِیا
سو پّربھُ ڈِٹھا نالِ --

جلِ تھلِ مہِیئلِ پُورِیا پّربھُ آپنڑی ندرِ نِہالِ --2--	ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
منُ تنُ نِرملُ ہوئِیا لاگی ساچُ پرِیتِ --	ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
چرنڑ بھجے پاربّرہم کے سبھِ جپ تپ تِن ہی کِیتِ --3--	ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥
رتن جویہر ماڑِکا انّمرِتُ ہرِ کا ناءُ --	ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
سُوکھ سہج آننّد رس جن نانک ہرِ گُنڑ گاءُ --87--17--4--	ਸੁਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥
سِرِیراگُ مہلا[1] 5 -- | [1]محلا-	ਸਿਰੀਰਾਗੁ ਮਹਲਾ ੫ ॥
سوئی ساستُ سئُنڑ سوءِ جِتُ جپیِئےَ ہرِ ناءُ --	ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥
چرنڑ کمل گُرِ دھنُ دِییا مِلِیا نِتھاوے تھاءُ --	ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥
ساچی پُونّجی سچُ سنّجمو آٹھ پہر گُنڑ گاءُ --	ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

کرِ کرِپا پّربھُ بھیٹِیا مرنُ ن آونُ جاءُ --1--	----	ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥
میرے من ہرِ بھجُ سدا اِک رنّگِ --	----	ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥
گھٹ گھٹ انّترِ روِ رہِیا سدا سہائی سنّگِ --1-- رہاءُ --	----	ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥
سُکھا کی مِت کِیا گنڑی جا سِمری گووِنّدُ --	----	ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥
جِن چاکھِیا سے ترِپتاسِیا اُہ رسُ جانڑے جِنّدُ --	----	ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥
سنّتا سنّگتِ منِ وسےَ پّربھُ پّرِیتمُ بکھسِنّدُ[1] --	Page# [49]	ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥
جِنِ سیوِیا پّربھُ آپنڑا سوئی راج نرِنّدُ --2--	----	ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥
اُئُسرِ ہرِ جسُ گُنڑ رمنڑ جِتُ کوٹِ مجن اِسنانُ --	----	ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥
رسنا اُچرےَ گُنڑوتی کوءِ ن پُجےَ دانُ --	----	ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥
دّرِسٹِ دھارِ منِ تنِ وسےَ دئِیال پُرکھُ مِہروانُ --	----	ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥

[1] بخشِنّدُ

جی ءُ پِنّڈُ دھنُ تِس دا ہ ءُ سدا سدا کُربانُ[1] ـ ـ3ـ ـ | قُربانُ[1]ـ	----	ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥
مِلِیا کدے ن وِچھُڑَے جو میلِیا کرتارِ ـ ـ	----	ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥
داسا کے بنّدھن کٹِیا ساچے سِرجنھارِ ـ ـ	----	ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥
بھُولا مارگِ پائِئونُ گُنڑ اوگُنڑ ن بیچارِ ـ ـ	----	ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥
نانک تِسُ سرنڑاگتی جِ سگل گھٹا آدھارُ ـ ـ4ـ ـ18ـ ـ88ـ ـ	----	ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥
سِرِیراگُ مہلا[1] 5 ـ ـ | محلا[1]ـ	----	ਸਿਰੀਰਾਗੁ ਮਹਲਾ ੫ ॥
رسنا سچا سِمرِیَئے منُ تنُ نِرملُ ہوءِ ـ ـ	----	ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥
مات پِتا ساک اگلے تِسُ بِنُ اورُ ن کوءِ ـ ـ	----	ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥
مِہر کرے جے آپنڑی چسا ن وِسرَے سوءِ ـ ـ1ـ ـ	----	ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥
من میرے ساچا سیوِ جِچرُ ساسُ ـ ـ	----	ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥

بِنُ سچے سبھ کوڑُ ہےَ انّتے ہوءِ بِناسُ ــ1ــ رہاءُ ــ	----	ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥
ساہِبُ[1] میرا نِرملا تِسُ بِنُ رہنٹُ ن جاءِ ــ | [1]صاحِبُ۔	----	ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥
میرےَ مَنِ تنِ بھُکھ اتِ اگلی کوئی آنٹِ مِلاوےَ ماءِ ــ	----	ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥
چارے کُنّڈا بھالِیا سہ بِنُ اورُ ن جاءِ ــ2ــ	----	ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥
تِسُ آگےَ ارداسِ[1] کرِ جو میلے کرتارُ ــ | [1]عرداسِ۔	----	ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥
ستِگُرُ داتا نام کا پُورا جِسُ بھنّڈارُ ــ	----	ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥
سدا سدا سالاہیۓ[1] انّتُ ن پاراوارُ ــ3ــ | [1]سالاحیۓ۔	----	ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥
پرودگارُ سالاہیۓ[1] جِس دے چلت انیک ــ | [1]سالاحیۓ۔	----	ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥
سدا سدا آرادھیۓ ایہا متِ وِسیکھ ــ	----	ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥

مَنِ تنِ مِٹھا تِسُ لگےَ جِسُ مستکِ نانک لیکھ	----	ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥
--89--19--4--		
سِرِیراگُ مہلا[1] 5 -- | [1]محلا۔	----	ਸਿਰੀਰਾਗੁ ਮਹਲਾ ੫ ॥
سنّت جنہُ مِلِ بھائیہو سچا نامُ سمالِ --	----	ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥
توسا[1] بنّدھہُ جیء کا اَیتھےَ اوتھےَ نالِ -- | [1]توشا۔	----	ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥
گُر پُورے تے پائیئےَ اپݨی ندرِ نِہالِ --	----	ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥
کرمِ پراپتِ تِسُ ہووےَ جِس نو ہوءِ دئِیالُ --1--	----	ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥
میرے من گُر جیوڈُ اورُ ن کوءِ --	----	ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥
دُوجا تھاءُ ن کو سُجھےَ گُر میلے سچُ سوءِ --1-- رہاءُ --	----	ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥
سگل پدارتھ تِسُ ملے جِنِ گُرُ ڈِٹھا جاءِ --	----	ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥
گُر چرݨی جِن منُ لگا سے وڈبھاگی ماءِ --	----	ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥

گُرُ داتا سمرتھُ گُرُ	----	ਗੁਰੁ ਦਾਤਾ ਸਮਰਥੁ ਗੁਰੁ
گُرُ سبھ مہِ رہِیا سماءِ --		ਗੁਰੁ ਸਭ ਮਹਿ ਰਹਿਆ ਸਮਾਇ ॥
گُرُ پرمیسرُ پاربّرہمُ	----	ਗੁਰੁ ਪਰਮੇਸਰੁ ਪਾਰਬ੍ਰਹਮੁ
گُرُ ڈُبدا لۓ تراءِ --2--		ਗੁਰੁ ਡੁਬਦਾ ਲਏ ਤਰਾਇ ॥੨॥
کِتُ مُکھِ گُرُ سالاہیۓ[1]	----	ਕਿਤੁ ਮੁਖਿ ਗੁਰੁ ਸਾਲਾਹੀਐ
کرنڑ کارنڑ سمرتھُ -- | [1]سالاحیۓ-		ਕਰਣ ਕਾਰਣ ਸਮਰਥੁ ॥
سے متھے نِہچل رہے	----	ਸੇ ਮਥੇ ਨਿਹਚਲ ਰਹੇ
جِن گُرِ دھارِیا ہتھُ --		ਜਿਨ ਗੁਰਿ ਧਾਰਿਆ ਹਥੁ ॥
گُرِ انّمرِت نامُ پییالِیا	----	ਗੁਰਿ ਅੰਮ੍ਰਿਤ ਨਾਮੁ ਪੀਆਲਿਆ
جنم مرن کا پتھُ --		ਜਨਮ ਮਰਨ ਕਾ ਪਥੁ ॥
گُرُ پرمیسرُ سیوِیا	----	ਗੁਰੁ ਪਰਮੇਸਰੁ ਸੇਵਿਆ
بھےَ بھنّجنُ دُکھ لتھُ --3--		ਭੈ ਭੰਜਨੁ ਦੁਖ ਲਥੁ ॥੩॥
ستِگُرُ گہِر گبھیرُ ہے	Page#	ਸਤਿਗੁਰੁ ਗਹਿਰ ਗਭੀਰੁ ਹੈ
سُکھ ساگرُ اگھکھنّڈُ --	[50]	ਸੁਖ ਸਾਗਰੁ ਅਘਖੰਡੁ ॥
جِنِ گُرُ سیوِیا آپنڑا	----	ਜਿਨਿ ਗੁਰੁ ਸੇਵਿਆ ਆਪਣਾ
جمدُوت ن لاگےَ ڈنّڈُ --		ਜਮਦੂਤ ਨ ਲਾਗੈ ਡੰਡੁ ॥
گُر نالِ تُلِ ن لگئی	----	ਗੁਰ ਨਾਲਿ ਤੁਲਿ ਨ ਲਗਈ
کھوجِ ڈِٹھا برہمنّڈُ --		ਖੋਜਿ ਡਿਠਾ ਬ੍ਰਹਮੰਡੁ ॥

نامُ نِدھانُ ستِگُرِ دِییا سُکھُ نانک من مہِ منّڈُ	----	ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥
--90--20--4--		
سِرِیراگُ مہلا[1] 5 -- | محلا[1]-	----	ਸਿਰੀਰਾਗੁ ਮਹਲਾ ੫ ॥
مِٹھا کرِ کےَ کھائِیا کئُڑا اُپجِیا سادُ --	----	ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
بھائی مِیت سُرِد کیِۓ بِکھِیا رچِیا بادُ --	----	ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥
جاںدے بِلم ن ہووئی وِنُڑ ناوےَ بِسمادُ --1--	----	ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥
میرے من ستگُر کی سیوا لاگُ --	----	ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥
جو دِسےَ سو وِنسڑا من کی متِ تِیاگُ --1-- رہاءُ --	----	ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥
جِءُ کوکرُ ہرکائِیا دھاوےَ دہ دِس جاءِ --	----	ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
لوبھی جنّتُ ن جاݨئی بھکھُ ابھکھُ سبھ کھاءِ --	----	ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
کام کرودھ مدِ بِیاپِیا پھِرِ پھِرِ جونی پاءِ --2--	----	ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥

مائِیا جالُ پسارِیا بھیترِ چوگ بنٹاءِ --	----	ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
ترِسنا پنّکھی پھاسِیا نِکسُ ن پائے ماءِ --	----	ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥
جِنِ کِیتا تِسہِ ن جانٹئی پھِرِ پھِرِ آوےَ جاءِ --3--	----	ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥
انِک پرّکاری موہِیا بہُ بِدھِ اِہُ سنّسارُ --	----	ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥
جِس نو رکھےَ سو رہےَ سنمّرِتھُ پُرکھُ اپارُ --	----	ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥
ہرِ جن ہرِ لِو اُدھرے نانک سد بلِہارُ --4--21--91--	----	ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥
سِرِیراگُ مہلا[1] 5 گھرُ 2 -- | [1]محلا-	----	ਸਿਰੀਰਾਗੁ ਮਹਲਾ ੫ ਘਰੁ ੨ ॥
گوئِلِ آئِیا گوئِلی کِیا تِسُ ڈنّپھُ پسارُ --	----	ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
مُہلتِ پُنّنی چلنٹا تُونّ سنّمّلُ گھر بارُ --1--	----	ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥
ہرِ گُنٹ گاءُ منا ستِگُرُ سیوِ پیارِ --	----	ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥

کِیا تھوڑڑی بات گُمانُ --1-- رہاءُ --	----	ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥
جَیسے رَینِ پراہُنے اُٹھِ چلسہِ پربھاتِ --	----	ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
کِیا تُوں رتا گِرست سِءُ سبھ پھُلا کی باگاتِ[1] --2-- | [1]باغاتِ-	----	ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥
میری میری کِیا کرہِ جِن دِییا سو پربھُ لوڑِ --	----	ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
سرپر اُٹھی چلنٹا چھڈِ جاسی لکھ کروڑِ --3--	----	ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥
لکھ چئُراسِیہ بھرمِتیا دُلبھ جنمُ پائِئوءِ --	----	ਲਖ ਚਉਰਾਸੀਹ ਭਰਮਤਿਆ ਦੁਲਭ ਜਨਮੁ ਪਾਇਓਇ ॥
نانک نامُ سمالِ تُوں سو دِنُ نیڑا آئِئوءِ --4--22--92--	----	ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥
سِریراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
تِچرُ وسہِ سُہیلڑی جِچرُ ساتھی نالِ --	----	ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
جا ساتھی اُٹھی چلِیا تا دھن کھاکو[1] رالِ --1-- | [1]خاکو-	----	ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥

مَنِ بَیراگُ بھِئِیا درسنُ دیکھنؕے کا چاءُ --	----	ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
دھنّنُ سُ تیرا تھانُ --1-- رہاءُ --	----	ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥
جِچرُ وسِیا کنّتُ گھرِ جیءُ جیءُ سبھِ کہاتِ --	----	ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
جا اُٹھی چلسی کنّتڑا تا کوءِ ن پُچھےَ تیری بات --2--	----	ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥
پیئیئڑےَ سہُ سیوِ تُونّ ساہُرڑےَ سُکھِ وسُ --	----	ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
گُرمِلِ چجُ اچارُ سِکھُ تُدھُ کدے ن لگےَ دُکھُ --3--	----	ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥
سبھنا ساہُرےَ ونّجنڑا سبھِ مُکلاوݨہار --	----	ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
نانکُ دھنّنُ سوہاگݨی جِن سہ نالِ پِیارُ --4--23--93--	Page# [51]	ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
سِرِیراگُ مہلا[1] 5 گھرُ 6 -- | [1]محلا-	----	ਸਿਰੀਰਾਗੁ ਮਹਲਾ ੫ ਘਰੁ ੬ ॥
کرݨ کارݨ ایکُ اوہی جِنِ کِیا آکارُ --	----	ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥

تِسہِ دھِیاوہُ من میرے سرب کو آدھارُ ــ1ــ	----	ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥
گُر کے چرن من مہِ دھِیاءِ ــ	----	ਗੁਰ ਕੇ ਚਰਨ ਮਨ ਮਹਿ ਧਿਆਇ ॥
چھوڈِ سگل سِیاݨپا ساچِ سبدِ لِو لاءِ ــ1ــ رہاءُ ــ	----	ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
دُکھُ کلیسُ ن بھءُ بِیاپےَ گُر منّترُ ہِردےَ ہوءِ ــ	----	ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥
کوٹِ جتنا کرِ رہے گُر بِنُ ترِئو ن کوءِ ــ2ــ	----	ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥੨॥
دیکھِ درسنُ منُ سادھارےَ پاپ سگلے جاہِ ــ	----	ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥
ہءُ تِن کےَ بلِہارݨےَ جِ گُر کی پیَری پاہِ ــ3ــ	----	ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥
سادھسنّگتِ منِ وسےَ ساچُ ہرِ کا ناءُ ــ	----	ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥
سے وڈبھاگی نانکا جِنا منِ اِہُ بھاءُ ــ4ــ24ــ94ــ	----	ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥
سِریراگُ مہلا[1] 5 ــ | [1]محلا	----	ਸਿਰੀਰਾਗੁ ਮਹਲਾ ੫ ॥

سنّچِ ہرِ دھنُ پوُجِ ستِگُرُ چھوڈِ سگل وِکار ۔۔	----	ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
جِنِ توُنّ ساجِ سوارِیا ہرِ سِمرِ ہوءِ اُدھارُ ۔۔1۔۔	----	ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥
جپ من نامُ ایکُ اپارُ ۔۔	----	ਜਪਿ ਮਨ ਨਾਮੁ ਏਕੁ ਅਪਾਰੁ ॥
پ٘ران منُ تنُ جِنہِ دِییا رِدے کا آدھارُ ۔۔1۔۔ رہاءُ ۔۔	----	ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥
کامِ ک٘رودھِ اہنّکارِ ماتے وِیاپِیا سنّسارُ ۔۔	----	ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥
پءُ سنّت سرنْی لاگُ چرنْی مِٹےَ دوُکھُ انّدھارُ ۔۔2۔۔	----	ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥
ستُ سنّتوکھُ دئِیا کماوےَ ایہ کرنْی سار ۔۔	----	ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
آپُ چھوڈِ سبھ ہوءِ ریٖنا جِسُ دےءِ پ٘ربھُ نِرنّکارُ ۔۔3۔۔	----	ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
جو دِسےَ سو سگل توُنّہےَ پسرِیا پاسارُ ۔۔	----	ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥
کہُ نانک گُرِ بھرمُ کاٹِیا سگل ب٘رہم بِچارُ ۔۔4۔۔25۔۔95۔۔	----	ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

سِرِیراگُ مہلا[1] 5 ـ ـ | [1]محلا ـ	----	ਸਿਰੀਰਾਗੁ ਮਹਲਾ ੫ ॥
دُکّرِت سُکّرِت منّدھے سنّسارُ سگلاݨا ـ ـ	----	ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥
دُہُوںّ تے رہت بھگتُ ہےَ کوئی وِرلا جاݨا ـ ـ 1 ـ ـ	----	ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥
ٹھاکُرُ سربے سماݨا ـ ـ	----	ਠਾਕੁਰੁ ਸਰਬੇ ਸਮਾਣਾ ॥
کِیا کہءُ سُݨءُ سُیامی تُوںّ وڈ پُرکھُ سُجاݨا ـ ـ 1 ـ ـ رہاءُ ـ ـ	----	ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
مان ابھِمان منّدھے سو سیوکُ ناہی ـ ـ	----	ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥
تت سمدرسی سنّتہُ کوئی کوٹِ منّدھاہی ـ ـ 2 ـ ـ	----	ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥
کہن کہاون اِہُ کِیرتِ کرلا ـ ـ	----	ਕਹਨ ਕਹਾਵਨ ਇਹੁ ਕੀਰਤਿ ਕਰਲਾ ॥
کتھن کہن تے مُکتا گُرمُکھِ کوئی وِرلا ـ ـ 3 ـ ـ	----	ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥
گتِ اوِگتِ کچھُ ندرِ ن آئِیا ـ ـ	----	ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥
سنّتن کی ریݨُ نانک دانُ پائِیا ـ ـ 96 ـ ـ 26 ـ ـ 4 ـ ـ	----	ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥
سِرِیراگُ مہلا[1] 5 گھرُ 7 ـ ـ | [1]محلا ـ	----	ਸਿਰੀਰਾਗੁ ਮਹਲਾ ੫ ਘਰੁ ੭ ॥
تیرےَ بھروسےَ پِیارے مےَ لاڈ لڈائِیا ـ ـ	----	ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥

بھُولہِ چُوکہِ بارِک تُوںّ ہرِپِتا مائِیا --1--	----	ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥
سُہیلا کہنُ کہاونُ --	----	ਸੁਹੇਲਾ ਕਹਨੁ ਕਹਾਵਨੁ ॥
تیرا بِکھمُ بھاونُ --1-- رہاءُ --	----	ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥
ہءُ مانُڑ تانُڑ کرءُ تیرا ہءُ جانءُ آپا --	----	ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥
سبھ ہی مدھِ سبھہِ تے باہرِ بیمُہتاج[1] باپا --2-- | [1]بیمُحتاج-	----	ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥
پِتا ہءُ جانءُ ناہی تیری کون جُگتا --	----	ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
بنّدھن مُکتُ سنّتہُ میری راکھےَ ممتا --3--	Page# [52]	ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
بھۓ کِرپال ٹھاکُر رہِئو آونڑ جانڑا --	----	ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
گُر مِلِ نانک پاربرّہمُ پچھانڑا --97--27--4--	----	ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥
سِرِیراگُ مہلا[1] 5 گھرُ 1 -- | [1]محلا-	----	ਸਿਰੀਰਾਗੁ ਮਹਲਾ ੫ ਘਰੁ ੧ ॥
سنّت جنا مِلِ بھائِیا کٹِئڑا جمکالُ --	----	ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
سچا ساہِبُ[1] منِ وُٹھا ہویا کھسمُ[2] دئِیالُ -- | [1]صاحِبُ- [2]خصمُ-	----	ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥

پُورا ستِگُرُ بھیٹِیا بِنسِیا سبھُ جنّجالُ[1] ــ1ــ | [1]زنّجالُ۔	----	ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥
میرے ستِگُرا ہءُ تُدھُ وِٹہُ کُربانُ[1] ــ | [1]قُربانُ۔	----	ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
تیرے درسن کءُ بلِہارنےَ تُسِ دِتا انّمرِت نامُ ــ1ــ رہاءُ ــ	----	ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥
جِن تُونّ سیوِیا بھاءُ کرِ سیئی پُرکھ سُجان ــ	----	ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
تِنا پِچھےَ چھُٹیئےَ جِن اندّرِ نامُ نِدھانُ ــ	----	ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
گُر جیوڈُ داتا کو نہی جِنِ دِتا آتم دانُ ــ2ــ	----	ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥
آئے سے پروانُ ہہِ جِن گُرُ مِلِیا سُبھاءِ ــ	----	ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
سچے سیتی رتِیا درگہ بَیسنُ جاءِ ــ	----	ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
کرتے ہتھِ وڈِیائِیا پُورب لِکھِیا پاءِ ــ3ــ	----	ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥

ਸਚੁ ਕਰਤਾ ਸਚੁ ਕਰਣਹਾਰੁ
ਸਚੁ ਸਾਹਿਬੁ ਸਚੁ ਟੇਕ ॥

سچُ کرتا سچُ کرنٛہارُ
سچُ ساہِبُ[1] سچُ ٹیکُ -- | [1]صاحِبُ-

ਸਚੋ ਸਚੁ ਵਖਾਣੀਐ
ਸਚੋ ਬੁਧਿ ਬਿਬੇਕ ॥

سچو سچُ وکھاݨیَۓ
سچو بُدھِ بِبیکُ --

ਸਰਬ ਨਿਰੰਤਰਿ ਰਵਿ ਰਹਿਆ
ਜਪਿ ਨਾਨਕ ਜੀਵੈ ਏਕ ॥੪॥੨੮॥੯੮॥

سرب نِرنّترِ روِ رہِیا
جپِ نانکُ جِیوےَ ایکُ
--98--28--4--

ਸਿਰੀਰਾਗੁ ਮਹਲਾ ੫ ॥

سِریراگُ مہلا[1] 5 -- | [1]محلا-

ਗੁਰੁ ਪਰਮੇਸੁਰੁ ਪੂਜੀਐ
ਮਨਿ ਤਨਿ ਲਾਇ ਪਿਆਰੁ ॥

گُرُ پرمیسُرُ پُوجیَۓ
مَنِ تنِ لاءِپِیارُ --

ਸਤਿਗੁਰੁ ਦਾਤਾ ਜੀਅ ਕਾ
ਸਭਸੈ ਦੇਇ ਅਧਾਰੁ ॥

ستِگُرُ داتا جیء کا
سبھسےَ دےءِ ادھارُ --

ਸਤਿਗੁਰ ਬਚਨ ਕਮਾਵਣੇ
ਸਚਾ ਏਹੁ ਵੀਚਾਰੁ ॥

ستِگر بچن کماوݨے
سچا ایہُ وِیچارُ --

ਬਿਨੁ ਸਾਧੂ ਸੰਗਤਿ ਰਤਿਆ
ਮਾਇਆ ਮੋਹੁ ਸਭੁ ਛਾਰੁ ॥੧॥

بِنُ سادھُو سنّگتِ رتِیا
مائِیا موہُ سبھُ چھارُ --1--

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥

میرے ساجن ہرِ ہرِ نامُ سمالِ --

ਸਾਧੂ ਸੰਗਤਿ ਮਨਿ ਵਸੈ
ਪੂਰਨ ਹੋਵੈ ਘਾਲ ॥੧॥ ਰਹਾਉ ॥

سادھُو سنّگتِ منِ وسےَ
پُورن ہووےَ گھال --1-- رہاءُ --

گُرُ سمرتھُ اپارُ گُرُ وڈبھاگی درسنُ ہوءِ --	----	ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
گُرُ اگوچرُ نِرملا گُر جیوڈُ اورُ ن کوءِ --	----	ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
گُرُ کرتا گُرُ کرنْہارُ گُرمُکھِ سچی سوءِ --	----	ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
گُر تے باہرِ کِچھُ نہی گُرُ کیتا لوڑے سُ ہوءِ --2--	----	ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
گُرُ تِیرتھُ گُرُ پارجاتُ گُرُ منسا پُورنْہارُ --	----	ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
گُرُ داتا ہرِ نامُ دےءِ اُدھرے سبھُ سنّسارُ --	----	ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
گُرُ سمرتھُ گُرُ نِرنّکارُ گُرُ اُوچا اگم اپارُ --	----	ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
گُر کی مہِما اگم ہے کِیا کتھے کتھنہارُ --3--	----	ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥
جِتڑے پھل منِ باچھیئہِ تِتڑے ستِگُر پاسِ --	----	ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥

پُورب لِکھے پاوݨے ساچُ نامُ دے راسِ --	----	ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
ستِگر سرݨی آئیا باہُڑِ نہی بِناسُ --	----	ਸਤਿਗੁਰ ਸਰਣੀ ਆਇਆ ਬਾਹੁੜਿ ਨਹੀ ਬਿਨਾਸੁ ॥
ہرِ نانک کدے ن وِسرءُ ایہُ جیءُ پِنڈُ تیرا ساسُ --4--29--99--	----	ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥
سِریراگُ مہلا[1] 5 -- | محلا[1]-	----	ਸਿਰੀਰਾਗੁ ਮਹਲਾ ੫ ॥
سنّت جنہُ سُݨِ بھائیہو چھُوٹݨُ ساچے ناءِ --	----	ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
گُر کے چرݨ سریوݨے تیرتھ ہرِ کا ناءُ --	----	ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
آگےَ درگہِ منّنیئہِ ملےَ نِتھاوے تھاءُ --1--	----	ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥
بھائی رے ساچی ستِگر سیو --	Page# [53]	ਭਾਈ ਰੇ ਸਾਚੀ ਸਤਿਗੁਰ ਸੇਵ ॥
ستِگر تُٹھےَ پائیئےَ پُورن الکھ ابھیو --1-- رہاءُ --	----	ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥
ستِگر وِٹہُ واریا جِن دِتا سچ ناءُ --	----	ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥

اندِنُ سچُ سلاہنٹا[1] سچے کے گُنٹ گاءُ ـ ـ | [1]سلاحنٹا ـ	-----	ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
سچُ کھاٹا سچُ پَینٹا سچے سچا ناءُ ـ ـ2ـ ـ	-----	ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥
ساسِ گِراسِ ن وِسرےَ سپھلُ مُورتِ گُرُ آپِ ـ ـ	-----	ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
گُر جیوڈُ اورُ ن دِسئی آٹھ پہر تِسُ جاپِ ـ ـ	-----	ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
ندرِ کرے تا پائیےَ سچُ نامُ گُنٹتاسِ ـ ـ3ـ ـ	-----	ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥
گُرُ پرمیسرُ ایکُ ہےَ سبھ مہِ رہِیا سماءِ ـ ـ	-----	ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
جِن کءُ پُوربِ لِکھِیا سیئی نامُ دھِیاءِ ـ ـ	-----	ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
نانک گُر سرنٹاگتی مرےَ ن آوےَ جاءِ ـ ـ100ـ ـ30ـ ـ4ـ ـ	-----	ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥
ੴ سِتگُر پّرسادِ ـ ـ	-----	ੴ ਸਤਿਗੁਰ ਪ੍ਰਸਾਦਿ ॥
سِرِیراگُ مہلا[1] 1 گھرُ 1 اسٹپدِیا ـ ـ | [1]محلا ـ	-----	ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥

آکھِ آکھِ منُ واوٹا جِءُ جِءُ جاپے واءِ --	----	ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
جِس نو واءِ سُٹائیۓ سو کیوڈُکِت تھاءِ --	----	ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
آکھن والے جیتڑے سبھِ آکھِ رہے لِو لاءِ --1--	----	ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥
بابا الہُ اگم اپارُ --	----	ਬਾਬਾ ਅਲਹੁ ਅਗਮ ਅਪਾਰੁ ॥
پاکی نائی پاک تھاءِ سچا پرودِگارُ --1-- رہاءُ --	----	ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥
تیرا ہُکمُ[1] ن جاپی کیتڑا لِکھِ ن جانۓ کوءِ -- | [1]حُکم۔	----	ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
جے سءُ سائِر میلِیئہِ تِلُ ن پُجاوہِ روءِ --	----	ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
کِیمتِ[1] کِنۓ ن پائِیا سبھِ سُنِ سُنِ آکھِ سوءِ --2-- | [1]قیمت۔	----	ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥
پِیرپَیکامر سالک سادک[1] سُہدے اَرُ سہید[2] -- | [1]صادق۔ [2]شہید۔	----	ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
سیکھ مسائِک[1] کاجی[2] مُلا دِرِ درویس[3] رسید -- | [1]مشائِک۔ [2]قاضی۔ [3]درویش۔	----	ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥

برکتِ تِن کَءُ اگلی پڑدے رہنِ دُرود ۔۔3۔۔	----	ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
پُچھِ ن ساجے پُچھِ ن ڈھاہے پُچھِ ن دیوَے لےءِ ۔۔	----	ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
آپڻی کُدرتِ[1] آپے جاڻَے آپے کرڻُ کرےءِ ۔۔ | ^1قُدرتِ۔	----	ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
سبھنا ویکھےَ ندرِ کرِ جےَ بھاوےَ تےَ دےءِ ۔۔4۔۔	----	ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥
تھاوا ناو ن جاڻِئہِ ناوا کیوڈُ ناءُ ۔۔	----	ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
جتھےَ وسےَ میرا پاتِساہُ[1] سو کیوڈُ ہےَ تھاءُ ۔۔ | ^1پاتِشاہُ۔	----	ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
انّبڑِ کوءِ ن سکئی ہءُ کِس نو پُچھڻِ جاءُ ۔۔5۔۔	----	ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
ورنا ورن ن بھاونی جے کسےَ وڈا کرےءِ ۔۔	----	ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
وڈے ہتھِ وڈِیائِیا جےَ بھاوےَ تےَ دےءِ ۔۔	----	ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥

ہُکمِ[1] سوارے آپنٹےَ
چسا ن ڈھِل کرےءِ ۔۔6۔۔ | حُکمِ[1]۔

ਹੁਕਮਿ ਸਵਾਰੇ ਆਪਣੈ
ਚਸਾ ਨ ਢਿਲ ਕਰੇਇ ॥੬॥

سبھُ کو آکھے بہُتُ بہُتُ
لَینٹےَ کےَ وِیچارِ ۔۔

ਸਭੁ ਕੋ ਆਖੈ ਬਹੁਤੁ ਬਹੁਤੁ
ਲੈਣੈ ਕੈ ਵੀਚਾਰਿ ॥

کیوڈُ داتا آکھیۓَ
دے کےَ رہِیا سُمارِ[1] ۔۔ | شُمارِ[1]۔

ਕੇਵਡੁ ਦਾਤਾ ਆਖੀਐ
ਦੇ ਕੈ ਰਹਿਆ ਸੁਮਾਰਿ ॥

نانک توٹِ ن آوئی
تیرے جُگہ جُگہ بھنّڈار ۔۔7۔۔1۔۔

ਨਾਨਕ ਤੋਟਿ ਨ ਆਵਈ
ਤੇਰੇ ਜੁਗਹ ਜੁਗਹ ਭੰਡਾਰ ॥੭॥੧॥

مہلا[1] 1 ۔۔ | محلا[1]۔

ਮਹਲਾ ੧ ॥

سبھے کنّت مہیلِیا
سگلِیا کرہِ سِیگارُ ۔۔

ਸਭੇ ਕੰਤ ਮਹੇਲੀਆ
ਸਗਲੀਆ ਕਰਹਿ ਸੀਗਾਰੁ ॥

گنٹت گنٹاونِ آئِیا
سُوہا ویسُ وِکارُ ۔۔

Page# [54]

ਗਣਤ ਗਣਾਵਣਿ ਆਈਆ
ਸੂਹਾ ਵੇਸੁ ਵਿਕਾਰੁ ॥

پاکھنّڈِ پّریمُ ن پائیۓَ
کھوٹا پاجُ کھُیارُ[1] ۔۔1۔۔ | خُیارُ[1]۔

ਪਾਖੰਡਿ ਪ੍ਰੇਮੁ ਨ ਪਾਈਐ
ਖੋਟਾ ਪਾਜੁ ਖੁਆਰੁ ॥੧॥

ہرِ جیءُ اِءُ پِرُ راوےَ نارِ ۔۔

ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥

تُدھُ بھاونِ سوہاگنٹی
اپنٹی کِرپا لَیہِ سوارِ ۔۔1۔۔ رہاءُ ۔۔

ਤੁਧੁ ਭਾਵਨਿ ਸੋਹਾਗਣੀ
ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥

گُر سبدی سِیگارِیا تنُ منُ پِر کےَ پاسِ --	----	ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
دُءِ کر جوڑِ کھڑی تکےَ سچُ کہےَ ارداسِ[1] -- | [1]عرداسِ-	----	ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
لالِ رتی سچ بھےَ وسی بھاءِ رتی رنّگِ راسِ --2--	----	ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥
پّرِء کی چیری کانْڈھیئےَ لالی مانےَ ناءُ --	----	ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
ساچی پّرِیتِ ن تُٹئی ساچے میلِ مِلاءُ --	----	ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
سبدِ رتی منُ ویدھِیا ہءُ سد بلِہارےَ جاءُ --3--	----	ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥
سا دھن رنّڈ ن بَیسئی جے ستِگُر ماہِ سماءِ --	----	ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
پِرُ رِیسالُو نئُتنو ساچءُ مرےَ ن جاءِ --	----	ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
نِت روےَ سوہاگݨی ساچی ندرِ رجاءِ[1] --4-- | [1]رضاءِ-	----	ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥

ਸਾਚੁ ਧੜੀ ਧਨ ਮਾਡੀਐ
ਕਾਪੜੁ ਪ੍ਰੇਮ ਸੀਗਾਰੁ ॥

ساچُ دھڑی دھن ماڈِیۓ
کاپڑُ پّریم سِیگارُ --

ਚੰਦਨੁ ਚੀਤਿ ਵਸਾਇਆ
ਮੰਦਰੁ ਦਸਵਾ ਦੁਆਰੁ ॥

چنّدنُ چِیتِ وسائِیا
منّدرُ دسوا دُیارُ --

ਦੀਪਕੁ ਸਬਦਿ ਵਿਗਾਸਿਆ
ਰਾਮ ਨਾਮੁ ਉਰ ਹਾਰੁ ॥੫॥

دِیپکُ سبدِ وِگاسِیا
رام نامُ اُر ہارُ --5--

ਨਾਰੀ ਅੰਦਰਿ ਸੋਹਣੀ
ਮਸਤਕਿ ਮਣੀ ਪਿਆਰੁ ॥

ناری انّدرِ سوہنھی
مستکِ منھی پیارُ --

ਸੋਭਾ ਸੁਰਤਿ ਸੁਹਾਵਣੀ
ਸਾਚੈ ਪ੍ਰੇਮਿ ਅਪਾਰ ॥

سوبھا سُرتِ سُہاونھی
ساچےَ پّریمِ اپار --

ਬਿਨੁ ਪਿਰ ਪੁਰਖੁ ਨ ਜਾਣਈ
ਸਾਚੇ ਗੁਰ ਕੈ ਹੇਤਿ ਪਿਆਰਿ ॥੬॥

بِنُ پِر پُرکھُ ن جانھئی
ساچے گُر کےَ ہیتِ پِیارِ --6--

ਨਿਸਿ ਅੰਧਿਆਰੀ ਸੁਤੀਏ
ਕਿਉ ਪਿਰ ਬਿਨੁ ਰੈਣਿ ਵਿਹਾਇ ॥

نِس انّدھِیاری سُتیِۓ
کِءُ پِر بِنُ رَینْ وِہاءِ --

ਅੰਕੁ ਜਲਉ ਤਨੁ ਜਾਲੀਅਉ
ਮਨੁ ਧਨੁ ਜਲਿ ਬਲਿ ਜਾਇ ॥

انکُ جلءُ تنُ جالِیءُ
منُ دھنُ جلِ بلِ جاءِ --

ਜਾ ਧਨ ਕੰਤਿ ਨ ਰਾਵੀਆ
ਤਾ ਬਿਰਥਾ ਜੋਬਨੁ ਜਾਇ ॥੭॥

جا دھن کنّتِ ن راوِییا
تا بِرتھا جوبنُ جاءِ --7--

سیجے کنّت مہیلڑی سُوتی بُوجھ ن پاءِ --	----	ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥
ہءُ سُتی پِرُ جاگنٹا کِس کءُ پُوچھءُ جاءِ --	----	ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥
ستِگُرِ میلی بھےَ وسی نانک پّریمُ سکھاءِ --8--2--	----	ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥
سِریراگُ مہلا[1] 1 -- | محلا[1]	----	ਸਿਰੀਰਾਗੁ ਮਹਲਾ ੧ ॥
آپے گُنٹ آپے کتھےَ آپے سُنٹِ ویچارُ --	----	ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
آپے رتنُ پرکھِ تُوںّ آپے مولُ اپارُ --	----	ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
ساچءُ مانُ مہتُ تُوںّ آپے دیوٹنہارُ --1--	----	ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥
ہرِ جیءُ تُوںّ کرتا کرتارُ --	----	ਹਰਿ ਜੀਉ ਤੂੰ ਕਰਤਾ ਕਰਤਾਰੁ ॥
جِءُ بھاوے تِءُ راکھُ تُوںّ ہرِ نامُ ملےَ آچارُ --1-- رہاءُ --	----	ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
آپے ہِیرا نِرملا آپے رنگُ مجیٹھ --	----	ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥

ਆਪੇ ਮੋਤੀ ਊਜਲੋ
ਆਪੇ ਭਗਤ ਬਸੀਠੁ ॥

آپے موتی اُوجلو
آپے بھگت بسِیٹھُ ـ ـ

ਗੁਰ ਕੈ ਸਬਦਿ ਸਲਾਹਣਾ
ਘਟਿ ਘਟਿ ਡੀਠੁ ਅਡੀਠੁ ॥੨॥

گُر کےَ سبدِ سلاہنّا[1]
گھٹِ گھٹِ ڈِیٹھُ اڈِیٹھُ ـ ـ2ـ ـ | [1]سلاحنّاـ

ਆਪੇ ਸਾਗਰੁ ਬੋਹਿਥਾ
ਆਪੇ ਪਾਰੁ ਅਪਾਰੁ ॥

آپے ساگرُ بوہِتھا
آپے پارُ اپارُ ـ ـ

ਸਾਚੀ ਵਾਟ ਸੁਜਾਣੁ ਤੂੰ
ਸਬਦਿ ਲਘਾਵਣਹਾਰੁ ॥

ساچی واٹ سُجانُڑ تُوںّ
سبدِ لگھاوٹّہارُ ـ ـ

ਨਿਡਰਿਆ ਡਰੁ ਜਾਣੀਐ
ਬਾਝੁ ਗੁਰੂ ਗੁਬਾਰੁ ॥੩॥

نِڈرِیا ڈرُ جاݨیئےَ
باجھُ گُرُو گُبارُ[1] ـ ـ3ـ ـ | [1]غُبارُـ

ਅਸਥਿਰੁ ਕਰਤਾ ਦੇਖੀਐ
ਹੋਰੁ ਕੇਤੀ ਆਵੈ ਜਾਇ ॥

استھِرُ کرتا دیکھیئےَ
ہورُ کیتی آوےَ جاءِ ـ ـ

ਆਪੇ ਨਿਰਮਲੁ ਏਕੁ ਤੂੰ
ਹੋਰ ਬੰਧੀ ਧੰਧੈ ਪਾਇ ॥

آپے نِرملُ ایکُ تُوںّ
ہور بنّدھی دھنّدھےَ پاءِ ـ ـ

ਗੁਰਿ ਰਾਖੇ ਸੇ ਉਬਰੇ
ਸਾਚੇ ਸਿਉ ਲਿਵ ਲਾਇ ॥੪॥

گُرِ راکھے سے اُبرے
ساچے سِءُ لِو لاءِ ـ ـ4ـ ـ

Page# [55]

ਹਰਿ ਜੀਉ ਸਬਦਿ ਪਛਾਣੀਐ
ਸਾਚਿ ਰਤੇ ਗੁਰ ਵਾਕਿ ॥

ہرِ جیءُ سبدِ پچھاݨیئےَ
ساچِ رتے گُر واکِ ـ ـ

تِتُ تنِ مَیلُ ن لگئی سچ گھرِ جِسُ اوٍتاکُ ـ ـ	----	ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕ ॥
ندرِ کرے سچُ پائیئَ بِنُ ناوےَ کِیا ساکُ ـ ـ5ـ ـ	----	ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥
جِنی سچُ پچھاݨِیا سے سُکھیٖۓ جُگ چارِ ـ ـ	----	ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
ھئُمےَ ترِسنا مارِ کےَ سچُ رکھِیا اُر دھارِ ـ ـ	----	ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
جگ مہِ لاہا ایکُ نامُ پائیئَ گُر وِیچارِ ـ ـ6ـ ـ	----	ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
ساچءُ وکھرُ لادِیئَ لابھُ سدا سچُ راسِ ـ ـ	----	ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
ساچی درگہ بَیسئی بھگتِ سچی اردٰاسِ[1] ـ ـ | [1]عرداسِ ـ	----	ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
پتِ سِءُ لیکھا نِبڑےَ رام نامُ پرگاسِ ـ ـ7ـ ـ	----	ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥
اُوچا اُوچءُ آکھیئَ کہءُ ن دیکھِیا جاءِ ـ ـ	----	ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥

جہ دیکھا تہ ایکُ تُونّ ستِگُرِ دِییا دِکھاءِ --	----	ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
جوتِ نِرنّترِ جاݨیٔےَ نانکُ سہجِ سُبھاءِ --8--3--	----	ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥
سِریراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
مچھُلی جالُ ن جاݨِیا سرُ کھارا اسگاہُ --	----	ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
اتِ سِیاݨی سوہݨی کِءُ کیِتو ویساہُ --	----	ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥
کیِتے کارݨِ پاکڑی کالُ ن ٹلےَ سِراہُ --1--	----	ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥
بھائی رے اِءُ سِرِ جاݨہُ کالُ --	----	ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥
جِءُ مچھی تِءُ ماݨسا پوےَ اچِنّتا جالُ --1-- رہاءُ --	----	ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥
سبھُ جگُ بادھو کال کو بِنُ گُر کالُ اپھارُ --	----	ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥
سچِ رتے سے اُبرے دُبِدھا چھوڈِ وِکار --	----	ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥

ہءُ تِن کےَ بلِہارنڑےَ درِ سچےَ سچِیار --2--	----	ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥
سِیچانے جِ ءُ پنّکھِیا جالی بدھِک ہاتھِ --	----	ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥
گُرِ راکھے سے اُبرے ہورِ پھاتھے چوگےَ ساتھِ --	----	ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥
بِنُ ناوےَ چُنڑِ سُٹِیئہِ کوءِ ن سنّگی ساتھِ --3--	----	ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥
سچو سچا آکھِیۓَ سچے سچا تھانُ --	----	ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥
جِنی سچا منّنِیا تِن منِ سچُ دھِیانُ --	----	ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥
منِ مُکھِ سُوچے جانڑِیئہِ گُرمُکھِ جِنا گِیانُ --4--	----	ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥
ستِگُر اگےَ ارداسِ[1] کرِ ساجنُ دےءِ مِلاءِ --	----	ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
ساجنِ مِلۓَ سُکھُ پائِیا جمدُوت مُۓ بِکھُ کھاءِ --	----	ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥

[1] عرداِس-

ناوےَ اندرِ ہءُ وساں ناءُ وسےَ منِ آءِ ۔۔5۔۔	----	ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥
باجھُ گرُو گبارُ[1] ہےَ بنِ سبدےَ بُوجھ ن پاءِ ۔۔ | [1]غُبارُ۔	----	ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥
گُرمتی پرگاسُ ہوءِ سچِ رہےَ لِو لاءِ ۔۔	----	ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥
تتھےَ کالُ ن سنّچرےَ جوتی جوتِ سماءِ ۔۔6۔۔	----	ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥
تُونّہےَ ساجنُ تُونّ سُجانڑُ تُونّ آپے میلنڑہارُ ۔۔	----	ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥
گُر سبدی سالاہیئےَ[1] انّتُ ن پاراوارُ ۔۔ | [1]سالاحیئےَ۔	----	ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥
تتھےَ کالُ ن اپڑےَ جتھےَ گُر کا سبدُ اپارُ ۔۔7۔۔	----	ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥
ہُکمی[1] سبھے اُوپجہِ ہُکمی[2] کار کماہِ ۔۔ | [1]حُکمی۔ [2]حُکمی۔	----	ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥
ہُکمی[1] کالےَ وسِ ہےَ ہُکمی[2] ساچِ سماہِ ۔۔ | [1]حُکمی۔ [2]حُکمی۔	----	ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥

نانک جو تِسُ بھاوے سو تھیۓ اِنا جنّتا وِس کُچھُ ناہِ --8--4--	----	ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥
سِریراگُ مہلا 1 -- | محلا1	----	ਸਿਰੀਰਾਗੁ ਮਹਲਾ ੧ ॥
مَنِ جُوٹھےَ تنِ جُوٹھِ ہےَ جِہوا جُوٹھی ہوءِ --	----	ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
مُکھِ جھُوٹھےَ جھُوٹھُ بولنا کِءُ کرِ سُوچا ہوءِ --	Page# [56]	ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥
بِنُ ابھ سبد ن مانْجیۓ ساچے تے سچُ ہوءِ --1--	----	ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥
مُنّدھے گُنہِینڑی سُکھُ کیہِ --	----	ਮੁੰਧੇ ਗੁਣਹੀਣੀ ਸੁਖੁ ਕੇਹਿ ॥
پِرُ رلِیا رسِ مانڑسی ساچِ سبدِ سُکھُ نیہِ --1-- رہاءُ --	----	ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥
پِرُ پردیسی جے تھیۓ دھن وانْڈھی جھُورےءِ --	----	ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥
جِءُ جلِ تھوڑےَ مچھُلی کرنڑ پلاو کرےءِ --	----	ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥
پِر بھاوےَ سُکھُ پائیۓ جا آپے ندرِ کرےءِ --2--	----	ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥

پِرُ سالاہی[1] آپڑٰا سکھی سہیلی نالِ ــ ــ | [1]سالاحی ـ	----	ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥
تنِ سوہےَ منُ موہِیا رتی رنّگِ نِہالِ ــ ــ	----	ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥
سبدِ سواری سوہݨی پِرُ راوے گُݨ نالِ ــ ــ3ــ ــ	----	ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥
کامݨِ کامِ ن آوئی کھوٹی او گݨیارِ ــ ــ	----	ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥
نا سُکھُ پیئیَٔ ساہُرےَ جھُوٹھِ جلی ویکارِ ــ ــ	----	ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥
آوݨُ ونّجݨُ ڈاکھڑو چھوڈی کنّتِ وِسارِ ــ ــ4ــ ــ	----	ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥
پِر کی نارِ سُہاوݨی مُتی سو کِتُ سادِ ــ ــ	----	ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥
پِر کےَ کامِ ن آوئی بولے پھادِلُ بادِ ــ ــ	----	ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥
درِ گھرِ ڈھوئی نا لہےَ چھُوٹی دُوجےَ سادِ ــ ــ5ــ ــ	----	ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥

پنّڈِت واچہِ پوتھِیا نا بُوجھہِ وِیچارُ ۔۔	----	ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ان کءُ متی دے چلہِ مائِیا کا واپارُ ۔۔	----	ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
کتھنی جھُوٹھی جگُ بھوَے رہنْی سبدُ سُ سارُ ۔۔6۔۔	----	ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥
کیتے پنّڈِت جوتکی بیدا کرہِ بیچارُ ۔۔	----	ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥
وادِ وِرودھِ سلامنْے[1] وادے آونْ جانْ ۔۔ | [1]سلاحنْے۔	----	ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥
بِنُ گُر کرم ن چھُٹسی کہِ سُنْ آکھِ وکھانْ ۔۔7۔۔	----	ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥
سبھِ گُنْونّتی آکھِیئہِ مےَ گُنْ ناہی کوءِ ۔۔	----	ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥
ہرِ ورُ نارِ سُہاونْی مےَ بھاوےَ پّربھُ سوءِ ۔۔	----	ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥
نانک سبدِ مِلاوڑا نا وِیچھوڑا ہوءِ ۔۔8۔۔5۔۔	----	ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥
سِریراگُ مہلا[1] 1 ۔۔ | [1]محلا۔	----	ਸਿਰੀਰਾਗੁ ਮਹਲਾ ੧ ॥

جپُ تپُ سنّجمُ سادھیۓ	ਜਪੁ ਤਪੁ ਸੰਜਮੁ ਸਾਧੀਐ
تیرتھِ کیچےَ واسُ --	ਤੀਰਥਿ ਕੀਚੈ ਵਾਸੁ ॥
پُنّن دان چنّگِیائییا	ਪੁੰਨ ਦਾਨ ਚੰਗਿਆਈਆ
بِنُ ساچے کِیا تاسُ --	ਬਿਨੁ ਸਾਚੇ ਕਿਆ ਤਾਸੁ ॥
جیہا رادھے تیہا لُنّۓ	ਜੇਹਾ ਰਾਧੇ ਤੇਹਾ ਲੁਣੈ
بِنُ گُنٹ جنمُ وِنٹاسُ --1--	ਬਿਨੁ ਗੁਣ ਜਨਮੁ ਵਿਣਾਸੁ ॥੧॥
مُنّدھے گُنٹ داسی سُکھُ ہوءِ --	ਮੁੰਧੇ ਗੁਣ ਦਾਸੀ ਸੁਖੁ ਹੋਇ ॥
اوگنٹ تیاگِ سمائیۓ	ਅਵਗਣ ਤਿਆਗਿ ਸਮਾਈਐ
گُرمتِ پُورا سوءِ --1-- رہاءُ --	ਗੁਰਮਤਿ ਪੂਰਾ ਸੋਇ ॥੧॥ ਰਹਾਉ ॥
وِنٹُ راسی واپارِییا	ਵਿਣੁ ਰਾਸੀ ਵਾਪਾਰੀਆ
تکے کُنّڈا چارِ --	ਤਕੇ ਕੁੰਡਾ ਚਾਰਿ ॥
مُولُ ن بُجھےَ آپٹنا	ਮੂਲੁ ਨ ਬੁਝੈ ਆਪਣਾ
وستُ رہی گھر بارِ --	ਵਸਤੁ ਰਹੀ ਘਰ ਬਾਰਿ ॥
وِنٹُ وکھر دُکھُ اگلا	ਵਿਣੁ ਵਖਰ ਦੁਖੁ ਅਗਲਾ
کُوڑِ مُٹھی کُوڑِیارِ --2--	ਕੂੜਿ ਮੁਠੀ ਕੂੜਿਆਰਿ ॥੨॥
لاہا اہِنِس نئُتنا	ਲਾਹਾ ਅਹਿਨਿਸਿ ਨਉਤਨਾ
پرکھے رتنُ وِیچارِ --	ਪਰਖੇ ਰਤਨੁ ਵੀਚਾਰਿ ॥
وستُ لہے گھرِ آپنٹۓ	ਵਸਤੁ ਲਹੈ ਘਰਿ ਆਪਣੈ
چلےَ کارجُ سارِ --	ਚਲੈ ਕਾਰਜੁ ਸਾਰਿ ॥

ونْجاریا سِءُ ونْجُ کرِ
گُرمُکھِ برہمُ بیچارِ --3--

ਵਣਜਾਰਿਆ ਸਿਉ ਵਣਜੁ ਕਰਿ
ਗੁਰਮੁਖਿ ਬ੍ਰਹਮੁ ਬੀਚਾਰਿ ॥੩॥

سنّتاں سنّگتِ پائیئےَ
جے میلے میلنْہارُ --

ਸੰਤਾਂ ਸੰਗਤਿ ਪਾਈਐ
ਜੇ ਮੇਲੇ ਮੇਲਣਹਾਰੁ ॥

مِلیا ہوءِ ن وِچھُڑےَ
جِسُ انّترِ جوتِ اپار --

ਮਿਲਿਆ ਹੋਇ ਨ ਵਿਛੁੜੈ
ਜਿਸੁ ਅੰਤਰਿ ਜੋਤਿ ਅਪਾਰ ॥

سچےَ آسنْ سچِ رہےَ
سچےَ پریم پیار --4--

ਸਚੈ ਆਸਣਿ ਸਚਿ ਰਹੈ
ਸਚੈ ਪ੍ਰੇਮ ਪਿਆਰ ॥੪॥

جِنی آپُ پچھانْیا
گھر مہِ مہلُ[1] سُتھاءِ -- | محلُ[1]-

ਜਿਨੀ ਆਪੁ ਪਛਾਣਿਆ
ਘਰ ਮਹਿ ਮਹਲੁ ਸੁਥਾਇ ॥

سچے سیتی رتیا
سچو پلےَ پاءِ --

ਸਚੇ ਸੇਤੀ ਰਤਿਆ
ਸਚੋ ਪਲੈ ਪਾਇ ॥

تربھونْ سو پربھُ جانْیئےَ
ساچو ساچےَ ناءِ --5--
Page# [57]
ਤ੍ਰਿਭਵਣਿ ਸੋ ਪ੍ਰਭੁ ਜਾਣੀਐ
ਸਾਚੋ ਸਾਚੈ ਨਾਇ ॥੫॥

سا دھن کھری سُہاونْی
جِن پِرُ جاتا سنّگِ --

ਸਾ ਧਨ ਖਰੀ ਸੁਹਾਵਣੀ
ਜਿਨਿ ਪਿਰੁ ਜਾਤਾ ਸੰਗਿ ॥

مہلی[1] مہلِ[2] بُلائیئےَ
سو پِرُ راوے رنّگِ -- | محلی[1]- محلِ[2]-

ਮਹਲੀ ਮਹਲਿ ਬੁਲਾਈਐ
ਸੋ ਪਿਰੁ ਰਾਵੇ ਰੰਗਿ ॥

سچِ سُہاگنِ سا بھلی پِرِ موہی گُنّ سنّگِ --6--	----	ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥
بھُولی بھُولی تھلِ چڑا تھلِ چڑِ ڈُوگرِ جاءُ --	----	ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥
بن مہِ بھُولی جے پھِرا بِنُ گُر بُوجھ ن پاءُ --	----	ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥
ناوہُ بھُولی جے پھِرا پھِرِ پھِرِ آوءُ جاءُ --7--	----	ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥
پُچھہُ جاءِ پدھاؤُیا چلے چاکر ہوءِ --	----	ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥
راجنُ جانہِ آپنّا درِ گھرِ ٹھاک ن ہوءِ --	----	ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥
نانک ایکو روِ رہِیا دُوجا اورُ ن کوءِ --8--6--	----	ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
گُر تے نِرملُ جانّیئَ نِرمل دیہ سرِیرُ --	----	ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
نِرملُ ساچو منِ وسےَ سو جانّےَ ابھ پِیر --	----	ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥

سہجَے تے سُکھُ اگلو
نا لاگَے جم تِیرُ --1--

ਸਹਜੈ ਤੇ ਸੁਖੁ ਅਗਲੋ
ਨਾ ਲਾਗੈ ਜਮ ਤੀਰੁ ॥੧॥

بھائی رے مَیلُ ناہی نِرمل جلِ ناءِ --

ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥

نِرملُ ساچا ایکُ تُو
ہورُ مَیلُ بھری سبھ جاءِ --1-- رہاءُ
--

ਨਿਰਮਲੁ ਸਾਚਾ ਏਕੁ ਤੂ
ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥

ہرِ کا منّدرُ سوہݨا
کِیا کرݨَیہارِ --

ਹਰਿ ਕਾ ਮੰਦਰੁ ਸੋਹਣਾ
ਕੀਆ ਕਰਣੈਹਾਰਿ ॥

روِ سسِ دِیپ انُوپ جوتِ
تّرِبھوݨِ جوتِ اپار --

ਰਵਿ ਸਸਿ ਦੀਪ ਅਨੂਪ ਜੋਤਿ
ਤ੍ਰਿਭਵਣਿ ਜੋਤਿ ਅਪਾਰ ॥

ہاٹ پٹݨ گڑ کوٹھڑی
سچُ سئُدا واپار --2--

ਹਾਟ ਪਟਣ ਗੜ ਕੋਠੜੀ
ਸਚੁ ਸਉਦਾ ਵਾਪਾਰ ॥੨॥

گِیان انّجنُ بھےَ بھنّجنا
دیکھُ نِرنّجن بھاءِ --

ਗਿਆਨ ਅੰਜਨੁ ਭੈ ਭੰਜਨਾ
ਦੇਖੁ ਨਿਰੰਜਨ ਭਾਇ ॥

گُپتُ پّرگٹُ سبھ جاݨیٔےَ
جے منُ راکھےَ ٹھاءِ --

ਗੁਪਤੁ ਪ੍ਰਗਟੁ ਸਭ ਜਾਣੀਐ
ਜੇ ਮਨੁ ਰਾਖੈ ਠਾਇ ॥

اَیسا ستِگُرُ جے ملےَ
تا سہجے لئے مِلاءِ --3--

ਐਸਾ ਸਤਿਗੁਰੁ ਜੇ ਮਿਲੈ
ਤਾ ਸਹਜੇ ਲਏ ਮਿਲਾਇ ॥੩॥

کِس کسوٹی لائیۓ	ਕਸਿ ਕਸਵਟੀ ਲਾਈਐ
پرکھے ہِتُ چِتُ لاءِ --	ਪਰਖੇ ਹਿਤੁ ਚਿਤੁ ਲਾਇ ॥
کھوٹے ٹھئُرن پائِنی	ਖੋਟੇ ਠਉਰ ਨ ਪਾਇਨੀ
کھرے کھجانےَ[1] پاءِ -- | [1]خزانے	ਖਰੇ ਖਜਾਨੈ ਪਾਇ ॥
آس انّدیسا دُورِ کرِ	ਆਸ ਅੰਦੇਸਾ ਦੂਰਿ ਕਰਿ
اِءُ ملُ جاءِ سماءِ --4--	ਇਉ ਮਲੁ ਜਾਇ ਸਮਾਇ ॥੪॥
سُکھ کءُ ماگےَ سبھُ کو	ਸੁਖ ਕਉ ਮਾਗੈ ਸਭੁ ਕੋ
دُکھُ ن ماگےَ کوءِ --	ਦੁਖੁ ਨ ਮਾਗੈ ਕੋਇ ॥
سُکھےَ کءُ دُکھُ اگلا	ਸੁਖੈ ਕਉ ਦੁਖੁ ਅਗਲਾ
منمُکھِ بُوجھ ن ہوءِ --	ਮਨਮੁਖਿ ਬੂਝ ਨ ਹੋਇ ॥
سُکھ دُکھ سم کرِ جاݨیٔہِ	ਸੁਖ ਦੁਖ ਸਮ ਕਰਿ ਜਾਣੀਅਹਿ
سبدِ بھیدِ سُکھُ ہوءِ --5--	ਸਬਦਿ ਭੇਦਿ ਸੁਖੁ ਹੋਇ ॥੫॥
بیدُ پُکارے واچیۓ	ਬੇਦੁ ਪੁਕਾਰੇ ਵਾਚੀਐ
باݨی بّرہم بِیاسُ --	ਬਾਣੀ ਬ੍ਰਹਮ ਬਿਆਸੁ ॥
مُنِ جن سیوک سادھِکا	ਮੁਨਿ ਜਨ ਸੇਵਕ ਸਾਧਿਕਾ
نامِ رتے گُݨتاسُ --	ਨਾਮਿ ਰਤੇ ਗੁਣਤਾਸੁ ॥
سچِ رتے سے جِݨِ گۓ	ਸਚਿ ਰਤੇ ਸੇ ਜਿਣਿ ਗਏ
ہءُ سد بلِہارےَ جاسُ --6--	ਹਉ ਸਦ ਬਲਿਹਾਰੈ ਜਾਸੁ ॥੬॥

چہُ جُگِ مَیلے ملُ بھرے جِن مُکھِ نامُ ن ہوءِ --	----	ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
بھگتی بھاءِ وِہُوݨیا مُہُ کالا پتِ کھوءِ --	----	ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
جِنی نامُ وِسارِیا اوگݨ مُٹھی روءِ --7--	----	ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
کھوجت کھوجت پائِیا ڈرُ کرِ ملے مِلاءِ --	----	ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
آپُ پچھاݨے گھرِ وسے ہئُمےَ ترِسنا جاءِ --	----	ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
نانک نِرمل اُوجلے جو راتے ہرِ ناءِ --8--7--	----	ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥
سِرِیراگُ مہلا[1] 1 -- | محلا[1]	----	ਸਿਰੀਰਾਗੁ ਮਹਲਾ ੧ ॥
سُݨِ من بھُولے باورے گُر کی چرݨی لاگُ --	----	ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
ہرِ جپِ نامُ دھِیاءِ تُوُ جمُ ڈرپےَ دُکھ بھاگُ --	----	ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
دُوکھُ گھݨو دوہاگݨی کِءُ تھِرُ رہےَ سُہاگُ --1--	----	ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥

بھائی رے اورُ ناہی مےَ تھاءُ --	Page# [58]	ਭਾਈ ਰੇ ਅਵਰੁ ਨਾਹੀ ਮੈ ਥਾਉ ॥
مےَ دھنُ نامُ نِدھانُ ہےَ گُرِ دِییا بلِ جاءُ --1-- رہاءُ --	----	ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
گُرمتِ پتِ ساباسِ تِسُ تِس کےَ سنّگِ مِلاءُ --	----	ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
تِسُ بِنُ گھڑی ن جِیوئُو بِنُ ناوےَ مرِ جاءُ --	----	ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
مےَ انّدھُلے نامُ ن وِسرےَ ٹیک ٹِکی گھرِ جاءُ --2--	----	ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
گُرُو جِنا کا انّدھُلا چیلے ناہی ٹھاءُ --	----	ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
بِنُ ستِگُر ناءُ ن پائیئےَ بِنُ ناوےَ کِیا سُیاءُ --	----	ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
آءِ گِئیا پچھُتاوݨا جِءُ سُنّجےَ گھرِ کاءُ --3--	----	ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
بِنُ ناوےَ دُکھُ دیہُری جِءُ کلرُ کی بھیتِ --	----	ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
تب لگُ مہلُ[1] ن پائیئےَ جب لگُ ساچُ ن چِیتِ -- | [1]محلُ-	----	ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥

سبدِ رپےَ گھرُ پائیۓَ نِرباݨی پدُ نیتِ --4--	----	ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
ہءُ گُر پُوچھءُ آپݨے گُر پُچھِ کار کماءُ --	----	ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
سبدِ سلاہی[1] مَنِ وسےَ ہئُمےَ دُکھُ جلِ جاءُ -- | [1]سلاحی-	----	ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
سہجے ہوءِ مِلاوڑا ساچے ساچِ مِلاءُ --5--	----	ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
سبدِ رتے سے نِرملے تجِ کام کرّودھُ اہنّکارُ --	----	ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
نامُ سلاہنِ[1] سد سدا ہرِ راکھِ اُر دھارِ -- | [1]سلاحنِ-	----	ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
سو کِءُ منہُ وِسارِیۓَ سبھ جِیا کا آدھارُ --6--	----	ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
سبدِ مرےَ سو مرِ رہےَ پھِرِ مرےَ ن دُوجی وار --	----	ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
سبدےَ ہی تے پائیۓَ ہرِ نامے لگےَ پیارُ --	----	ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥

بِنُ سبدے جگُ بھُولا پھِرے مرِ جنمے وارو وار --7--	----	ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
سبھ سالاہے آپ کءُ وڈّہُ وڈیری ہوءِ --	----	ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
گُر بِنُ آپُ ن چینئیے کہے سُنّے کِیا ہوءِ --	----	ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
نانک سبدِ پچھانٹیئے ہئُمے کرے ن کوءِ --8--8--	----	ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
محلا[1] | سِریراگُ مہلا[1] 1 --	----	ਸਿਰੀਰਾਗੁ ਮਹਲਾ ੧ ॥
بِنُ پِر دھن سیگارِیئے خیارُ[1] | جوبنُ بادِ کھُیارُ[1] --	----	ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
نا مانے سُکھِ سیجڑی بِنُ پِر بادِ سیگارُ --	----	ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
دُوکھُ گھنّو دوہاگنی نا گھرِ سیج بھتارُ --1--	----	ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥
من رے رام جپہُ سُکھُ ہوءِ --	----	ਮਨ ਰੇ ਰਾਮ ਜਪਹੁ ਸੁਖੁ ਹੋਇ ॥
بِنُ گُر پریم ن پائیئے سبدِ ملے رنگُ ہوءِ --1-- رہاءُ --	----	ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥

گُر سیوا سُکھُ پائیٔےَ ہرِ ورُ سہجِ سِیگارُ ۔۔	----	ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
سچِ ماݨے پرِ سیجڑی گوڑا ہیتُ پِیارُ ۔۔	----	ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
گُرمُکھِ جاݨِ سِجاݨیٔےَ گُرِ میلی گُݨ چارُ ۔۔2۔۔	----	ਗੁਰਮੁਖਿ ਜਾਣਿ ਸਿਵਾਣੀਐ ਗੁਰਿ ਮੇਲੀ ਗੁਣ ਚਾਰੁ ॥੨॥
سچِ مِلہُ ور کامݨی پِرِ موہی رنّگُ لاءِ ۔۔	----	ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
منُ تنُ ساچِ وِگسِیا کِیمتِ[1] کہݨُ ن جاءِ ۔۔ | [1]قیمتِ۔	----	ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
ہرِ ورُ گھرِ سوہاگݨی نِرمل ساچےَ ناءِ ۔۔3۔۔	----	ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥
من مہِ منُویا جے مرےَ تا پِرُ راوےَ نارِ ۔۔	----	ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
اِکتُ تاگےَ رلِ ملےَ گلِ موتیئن کا ہارُ ۔۔	----	ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
سنّت سبھا سُکھُ اُوپجےَ گُرمُکھِ نام ادھارُ ۔۔4۔۔	----	ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥

کھِن مہِ اُپجےَ کھِن کھپےَ کھِنُ آوےَ کھِنُ جاءِ ---	----	ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
سبدُ پچھانےَ روِ رہےَ نا تِس کالُ سنتاءِ ---	----	ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ساہِبُ[1] اتُلُ ن تولیۓَ کتھنِ ن پائِیا جاءِ --5-- | [1]صاحِبُ-	Page# [59]	ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥
واپاری ونجارِیا آۓ وجہُ لِکھاءِ ---	----	ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
کار کماوِہ سچ کی لاہا ملےَ رجاءِ[1] --- | [1]رضاءِ-	----	ਕਾਰ ਕਮਾਵਿਹ ਸਚ ਕੀ ਲਾਹਾ ਮਿਲੈ ਰਜਾਇ ॥
پُونجی ساچی گُرُ ملےَ نا تِس تِلُ ن تماءِ[1] --6-- | [1]طماعِ-	----	ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥
گُرمُکھِ تولِ تولائِسی[1] سچُ تراجی[2] تولُ --- | [1]تولائسی- [2]ترازی-	----	ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥
آسا منسا موہنی گُرِ ٹھاکی سچُ بولُ ---	----	ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
آپِ تُلاۓ تولسی پورے پُورا تولُ --7--	----	ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥

کتھنےَ کہنِ ن چھُٹیۓَ نا پڑِ پُستک بھار --	----	ਕਥਨੈ ਕਹਨਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
کائِیا سوچ ن پائیۓَ بِنُ ہرِ بھگتِ پِیار --	----	ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥
نانک نامُ ن وِیسرےَ میلے گُرُ کرتار --8--9--	----	ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥
سِرِیراگُ مہلا[1] 1 -- | [1]محلا-	----	ਸਿਰੀਰਾਗੁ ਮਹਲਾ ੧ ॥
سِتگُرُ پُورا جے ملےَ پائیۓَ رتنُ بیچارُ --	----	ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
منُ دِیجےَ گُر آپنڑے پائیۓَ سرب پِیارُ --	----	ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
مُکتِ پدارتھُ پائیۓَ اوگنڑ میٹنڑہارُ --1--	----	ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥
بھائی رے گُر بِنُ گِیانُ ن ہوءِ --	----	ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
پُوچھہُ برّہمے ناردےَ بید بِیاسےَ کوءِ --1-- رہاءُ --	----	ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥
گِیانُ دھِیانُ دھُنِ جانڑیۓَ اکتھُ کہاوےَ سوءِ --	----	ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥

سپھلِئو بِرکھُ ہرِیاولا چھاو گھنیری ہوءِ --	----	ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥
لال جویہر مانکی گُر بھنڈارے سوءِ --2--	----	ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥
گُر بھنّڈارے پائیئے نِرمل نام پیارُ --	----	ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥
ساچو وکھرُ سنّچیئے پُورے کرمِ اپارُ --	----	ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥
سُکھداتا دُکھ میٹنّو ستِگُرُ اسُر سنگھارُ --3--	----	ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥
بھوجلُ بِکھمُ ڈراونّو نا کنّدھی نا پارُ --	----	ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥
نا بیڑی نا تُلھڑا نا تِس ونّجھُ ملارُ --	----	ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥
ستِگُرُ بھے کا بوہِتھا ندری پارِ اُتارُ --4--	----	ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥
اِکُ تِلُ پیارا وِسرے دُکھُ لاگے سُکھُ جاءِ --	----	ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥

جِہوا جل ءُ جلاوݨی	ਜਿਹਵਾ ਜਲਉ ਜਲਾਵਣੀ
نامُ ن جپےَ رساءِ --	ਨਾਮੁ ਨ ਜਪੈ ਰਸਾਇ ॥
گھٹُ بنسےَ دُکھُ اگلو	ਘਟੁ ਬਿਨਸੈ ਦੁਖੁ ਅਗਲੋ
جمُ پکڑےَ پچھُتاءِ --5--	ਜਮੁ ਪਕੜੈ ਪਛੁਤਾਇ ॥੫॥
میری میری کرِ گئے	ਮੇਰੀ ਮੇਰੀ ਕਰਿ ਗਏ
تنُ دھنُ کلتُ ن ساتھِ --	ਤਨੁ ਧਨੁ ਕਲਤੁ ਨ ਸਾਥਿ ॥
بِنُ ناوےَ دھنُ بادِ ہےَ	ਬਿਨੁ ਨਾਵੈ ਧਨੁ ਬਾਦਿ ਹੈ
بھُولو مارگِ آتھِ --	ਭੂਲੋ ਮਾਰਗਿ ਆਥਿ ॥
ساچ ءُ ساہِبُ[1] سیوِیئےَ	ਸਾਚਉ ਸਾਹਿਬੁ ਸੇਵੀਐ
گُرمُکھِ اکتھو کاتھِ --6-- | [1] صاحِبُ-	ਗੁਰਮੁਖਿ ਅਕਥੋ ਕਾਥਿ ॥੬॥
آوےَ جاءِ بھوائیئےَ	ਆਵੈ ਜਾਇ ਭਵਾਈਐ
پئِیئےَ کِرتِ کماءِ --	ਪਇਐ ਕਿਰਤਿ ਕਮਾਇ ॥
پُورب لِکھِیا کِ ءُ مٹِیئےَ	ਪੂਰਬਿ ਲਿਖਿਆ ਕਿਉ ਮੇਟੀਐ
لِکھِیا لیکھُ رجاءِ[1] -- | [1] رضاءِ-	ਲਿਖਿਆ ਲੇਖੁ ਰਜਾਇ ॥
بِنُ ہرِ نام ن چھُٹِیئےَ	ਬਿਨੁ ਹਰਿ ਨਾਮ ਨ ਛੁਟੀਐ
گُرمتِ ملےَ مِلاءِ --7--	ਗੁਰਮਤਿ ਮਿਲੈ ਮਿਲਾਇ ॥੭॥
تِسُ بِنُ میرا کو نہی	ਤਿਸੁ ਬਿਨੁ ਮੇਰਾ ਕੋ ਨਹੀ
جِس کا جی ءُ پرانُ --	ਜਿਸ ਕਾ ਜੀਉ ਪਰਾਨੁ ॥

ہئُمےَ ممتا جلِ بل ءُ لوبھُ جل ءُ ابھِمانُ --	----	ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
نانکؔ سبدُ وِیچارِیئےَ پائیئےَ گُنّی نِدھانُ --8--10--	----	ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥
سِریراگُ مہلا[1] 1 -- | [1]محلا۔	----	ਸਿਰੀਰਾਗੁ ਮਹਲਾ ੧ ॥
رے من اَیسی ہرِ سِءُ پّرِیتِ کرِ جَیسی جل کملیہِ --	----	ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥
لہری نالِ پچھاڑِیئےَ بھی وِگسےَ اسنیہِ --	----	ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥
جل مہِ جیء اُپاءِ کےَ بِنُ جل مرنُّ تنیہِ --1--	----	ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥
من رے کِءُ چھُوٹہِ بِنُ پِیار --	Page# [60]	ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
گُرمُکھِ انّترِ روِ رہِیا بکھسے[1] بھگتِ بھنّڈار --1-- رہاءُ -- | [1]بخشے۔	----	ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥
رے من اَیسی ہرِ سِءُ پّرِیتِ کرِ جَیسی مچھُلی نِیر --	----	ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥
جِءُ ادھِکءُ تِءُ سُکھُ گھنْو منِ تنِ سانْتِ سرِیر --	----	ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥

ਬਿਨੁ ਜਲ ਘੜੀ ਨ ਜੀਵਈ
ਪ੍ਰਭੁ ਜਾਣੈ ਅਭ ਪੀਰ ॥੨॥

بِنُ جل گھڑی ن جیوئی
پّربھُ جانئے ابھ پیر --2--

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਾਤ੍ਰਿਕ ਮੇਹ ॥

رے من اَیسی ہرِ سِءُ پّریت کرِ
جَیسی چاترِک میہ --

ਸਰ ਭਰਿ ਥਲ ਹਰੀਆਵਲੇ
ਇਕ ਬੂੰਦ ਨ ਪਵਈ ਕੇਹ ॥

سر بھرِ تھل ہریِیاولے
اِک بُونّد ن پوئی کیہ --

ਕਰਮਿ ਮਿਲੈ ਸੋ ਪਾਈਐ
ਕਿਰਤੁ ਪਇਆ ਸਿਰਿ ਦੇਹ ॥੩॥

کرمِ ملےَ سو پائیئےَ
کِرتُ پئِیا سِرِ دیہ --3--

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਜਲ ਦੁਧ ਹੋਇ ॥

رے من اَیسی ہرِ سِءُ پّریت کرِ
جَیسی جل دُدھ ہوءِ --

ਆਵਟਣੁ ਆਪੇ ਖਵੈ
ਦੁਧ ਕਉ ਖਪਣਿ ਨ ਦੇਇ ॥

آوٹنُ آپے کھوےَ
دُدھ کءُ کھپنِ ن دےءِ --

ਆਪੇ ਮੇਲਿ ਵਿਛੁੰਨਿਆ
ਸਚਿ ਵਡਿਆਈ ਦੇਇ ॥੪॥

آپے میلِ وِچھُنّنِیا
سچِ وڈِیائی دےءِ --4--

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਕਵੀ ਸੂਰ ॥

رے من اَیسی ہرِ سِءُ پّریت کرِ
جَیسی چکوی سُور --

ਖਿਨੁ ਪਲੁ ਨੀਦ ਨ ਸੋਵਈ
ਜਾਣੈ ਦੂਰਿ ਹਜੂਰਿ ॥

کھِنُ پلُ نیند ن سووئی
جانئے دُورِ ہجُورِ[1] --

[1] حضُورِ

منمُکھِ سوجھی نا پوےَ گُرمُکھِ سدا ہجُورِ[1] ــ5ــ | [1]حضُورِ۔	----	ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥
منمُکھِ گنْت گنْاونْی کرتا کرے سُ ہوءِ ــ	----	ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥
تا کی کیمتِ[1] نا پوےَ جے لوچےَ سبھُ کوءِ ــ | [1]قیمتِ۔	----	ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥
گُرمتِ ہوءِ ت پائیئےَ سچِ ملےَ سُکھُ ہوءِ ــ6ــ	----	ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥
سچا نیہُ ن تُٹئی جے ستِگُرُ بھیٹےَ سوءِ ــ	----	ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥
گِیان پدارتھُ پائیئےَ ترِبھونْ سوجھی ہوءِ ــ	----	ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥
نِرملُ نامُ ن وِیسرےَ جے گُنْ کا گاہکُ ہوءِ ــ7ــ	----	ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥
کھیلِ گئے سے پنّکھنْوںّ جو چُگدے سر تلِ ــ	----	ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥
گھڑی کِ مُہتِ کِ چلنْا کھیلنُْ اجُ کِ کلِ ــ	----	ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥

جِسُ تُوںّ میلہِ سو ملےَ	----	ਜਿਸੁ ਤੂੰ ਮੇਲਹਿ ਸੋ ਮਿਲੈ
جاءِ سچا پِڑُ ملِ --8--		ਜਾਇ ਸਚਾ ਪਿੜੁ ਮਲਿ ॥੮॥
بِنُ گُر پرِّیتِ ن اُوپجےَ	----	ਬਿਨੁ ਗੁਰ ਪ੍ਰੀਤਿ ਨ ਊਪਜੈ
ہئُمےَ مَیلُ ن جاءِ --		ਹਉਮੈ ਮੈਲੁ ਨ ਜਾਇ ॥
سوہنّ آپُ پچھاݨیِئےَ	----	ਸੋਹੰ ਆਪੁ ਪਛਾਣੀਐ
سبدِ بھیدِپتِیاءِ --		ਸਬਦਿ ਭੇਦਿ ਪਤੀਆਇ ॥
گُرمُکھِ آپُ پچھاݨیِئےَ	----	ਗੁਰਮੁਖਿ ਆਪੁ ਪਛਾਣੀਐ
اور کِ کرے کراءِ --9--		ਅਵਰ ਕਿ ਕਰੇ ਕਰਾਇ ॥੯॥
مِلِیا کا کِیا میلیِئےَ	----	ਮਿਲਿਆ ਕਾ ਕਿਆ ਮੇਲੀਐ
سبدِ ملےپتِیاءِ --		ਸਬਦਿ ਮਿਲੇ ਪਤੀਆਇ ॥
منمُکھِ سوجھی نا پوےَ	----	ਮਨਮੁਖਿ ਸੋਝੀ ਨਾ ਪਵੈ
وِیچھُڑِ چوٹا کھاءِ --		ਵੀਛੁੜਿ ਚੋਟਾ ਖਾਇ ॥
نانکؑ درُ گھرُ ایکُ ہےَ	----	ਨਾਨਕ ਦਰੁ ਘਰੁ ਏਕੁ ਹੈ
اورُ ن دُوجی جاءِ --10--11--		ਅਵਰੁ ਨ ਦੂਜੀ ਜਾਇ ॥੧੦॥੧੧॥
سِریراگُ مہلا[1] 1 -- | محلا[1]-	----	ਸਿਰੀਰਾਗੁ ਮਹਲਾ ੧ ॥
منمُکھِ بھُلےَ بھُلائیِئےَ	----	ਮਨਮੁਖਿ ਭੁਲੈ ਭੁਲਾਈਐ
بھُولی ٹھئُر ن کاءِ --		ਭੂਲੀ ਠਉਰ ਨ ਕਾਇ ॥
گُر بِنُ کو ن دِکھاوئی	----	ਗੁਰ ਬਿਨੁ ਕੋ ਨ ਦਿਖਾਵਈ
انّدھی آوےَ جاءِ --		ਅੰਧੀ ਆਵੈ ਜਾਇ ॥

گیان پدارتھ کھوئیا ٹھگیا مُٹھا جاءِ --1--	----	ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥
بابا مائیا بھرمِ بھُلاءِ --	----	ਬਾਬਾ ਮਾਇਆ ਭਰਮਿ ਭੁਲਾਇ ॥
بھرمِ بھُلی ڈوہاگنی نا پِر انکِ سماءِ --1-- رہاءُ --	----	ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥
بھُولی پھرے دِسنّتری بھُولی گرِہُ تجِ جاءِ --	----	ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥
بھُولی ڈُونگرِ تھلِ چڑھے بھرمے منُ ڈولاءِ --	----	ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥
دھُرہُ وِچھُنّی کِءُ ملے گربِ مُٹھی بِللاءِ --2--	----	ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥
وِچھُڑیا گُرُ میلسی ہرِ رسِ نام پیارِ --	----	ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥
ساچِ سہجِ سوبھا گھنی ہرِ گُن نام ادھارِ --	Page# [61]	ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
جِءُ بھاوے تِءُ رکھُ تُوں مے تُجھ بِنُ کونُ بھتارُ --3--	----	ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥
اکھر پڑھ پڑھ بھُلیۓ بھیکھی بہُت ابھمانُ --	----	ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥

تِیرتھ ناتا کِیا کرے من مہِ مَیلُ گُمانُ ـ ـ	----	ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
گُر بِنُ کِنِ سمجھائیئَے منُ راجا سُلتانُ[1] ـ ـ4ـ ـ | [1]سُلطانُ-	----	ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥
پّریم پدارتھُ پائیئَے گُرمُکھِ تتُ وِیچارُ ـ ـ	----	ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
سا دھن آپُ گوائِیا گُر کےَ سبدِ سِیگارُ ـ ـ	----	ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
گھر ہی سو پِرُ پائِیا گُر کےَ ہیتِ اپارُ ـ ـ5ـ ـ	----	ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥
گُر کی سیوا چاکری منُ نِرملُ سُکھُ ہوءِ ـ ـ	----	ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
گُر کا سبدُ منِ وسِیا ہئُمےَ وِچہُ کھوءِ ـ ـ	----	ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
نامُ پدارتھُ پائِیا لابھُ سدا منِ ہوءِ ـ ـ6ـ ـ	----	ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥
کرمِ ملےَ تا پائیئَے آپِ ن لِئِیا جاءِ ـ ـ	----	ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥

گُر کی چرنٔی لگ رہُ وِچہُ آپُ گواءِ --	----	ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
سچے سیتی رتیا سچو ملےَ پاءِ --7--	----	ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
بھُلن اندرِ سبھُ کو ابھُل گُرو کرتارُ --	----	ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
گُرمتِ منُ سمجھائِیا لاگا تسےَ پیارُ --	----	ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
نانک ساچُ ن وِیسرےَ میلے سبدُ اپارُ --8--12--	----	ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥
سِرِیراگُ مہلا[1] 1 -- | محلا[1]-	----	ਸਿਰੀਰਾਗੁ ਮਹਲਾ ੧ ॥
ترِسنا مائِیا موہنٔی سُت بنّدھپ گھر نارِ --	----	ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
دھنِ جوبنِ جگُ ٹھگِیا لبِ لوبھِ اہنکارِ --	----	ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
موہ ٹھگئُلی ہءُ مُئی سا ورتےَ سنّسارِ --1--	----	ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥
میرے پرِیتما مےَ تُجھ بنُ اورُ ن کوءِ --	----	ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥

ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥	مےَ تُجھ بِنُ اورُ ن بھاوئی تُوںَ بھاوِہ سُکھُ ہوءِ --1-- رہاءُ --
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥	نامُ سالاہی[1] رنّگ سِءُ گُر کے سبدِ سنّتوکھُ -- | [1]سالاحی-
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥	جو دِسے سو چلسی کُوڑا موہُ ن ویکھُ --
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥	واٹ وٹاؤُ آئیا نِت چلدا ساتھُ دیکھُ --2--
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥	آکھنِ آکھِ کیتڑے گُر بِنُ بُوجھ ن ہوءِ --
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥	نامُ وڈائی جے ملےَ سچِ رپےَ پتِ ہوءِ --
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥	جو تُدھ بھاوہِ سے بھلے کھوٹا کھرا ن کوءِ --3--
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥	گُر سرنائی چھُٹیئےَ منمُکھ کھوٹی راسِ --
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥	اسٹ دھاتُ پاتِساہ[1] کی گھڑِیئےَ سبدِ وِگاسِ -- | [1]پاتشاہ-

آپے پرکھے پارکھُو
پوےَ کھجانےَ[1] راسِ --4-- | [1]خزانےَ-

ਆਪੇ ਪਰਖੇ ਪਾਰਖੂ
ਪਵੈ ਖਜਾਨੈ ਰਾਸਿ ॥੪॥

تیری کَیمتِ[1] نا پوےَ
سبھ ڈِٹھی ٹھوکِ وجاءِ -- | [1]قیمتِ-

ਤੇਰੀ ਕੀਮਤਿ ਨਾ ਪਵੈ
ਸਭ ਡਿਠੀ ਠੋਕਿ ਵਜਾਇ ॥

کہنڑےَ ہاتھ ن لبھئی
سچِ ٹکےَ پتِ پاءِ --

ਕਹਣੈ ਹਾਥ ਨ ਲਭਈ
ਸਚਿ ਟਿਕੈ ਪਤਿ ਪਾਇ ॥

گُرمتِ تُوںّ سالاہنڑا[1]
ہورُ کَیمتِ[2] کہنڑُ ن جاءِ --5-- |
[1]سالاحنڑا- [2]قیمتِ-

ਗੁਰਮਤਿ ਤੂੰ ਸਾਲਾਹਣਾ
ਹੋਰੁ ਕੀਮਤਿ ਕਹਣੁ ਨ ਜਾਇ ॥੫॥

جِتُ تنِ نامُ ن بھاوئی
تِتُ تنِ ہئُمےَ وادُ --

ਜਿਤੁ ਤਨਿ ਨਾਮੁ ਨ ਭਾਵਈ
ਤਿਤੁ ਤਨਿ ਹਉਮੈ ਵਾਦੁ ॥

گُر بِنُ گِیانُ ن پائیئےَ
بِکھیا دُوجا سادُ --

ਗੁਰ ਬਿਨੁ ਗਿਆਨੁ ਨ ਪਾਈਐ
ਬਿਖਿਆ ਦੂਜਾ ਸਾਦੁ ॥

بِنُ گُنڑ کامِ ن آوئی
مائِیا پھِیکا سادُ --6--

ਬਿਨੁ ਗੁਣ ਕਾਮਿ ਨ ਆਵਈ
ਮਾਇਆ ਫੀਕਾ ਸਾਦੁ ॥੬॥

آسا اندّرِ جنمِّیا
آسا رس کس کھاءِ --

ਆਸਾ ਅੰਦਰਿ ਜੰਮਿਆ
ਆਸਾ ਰਸ ਕਸ ਖਾਇ ॥

آسا بنّدھِ چلائیئےَ
مُہے مُہِ چوٹا کھاءِ --

ਆਸਾ ਬੰਧਿ ਚਲਾਈਐ
ਮੁਹੇ ਮੁਹਿ ਚੋਟਾ ਖਾਇ ॥

اوگنِ بدھا مارِیئَ چھُوٹےَ گُرمتِ ناءِ ۔۔7۔۔	----	ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥
سربے تھائی ایکُ توُنّ جِءُ بھاوےَ تِءُ راکھُ ۔۔	Page# [62]	ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
گُرمتِ ساچا منِ وسےَ نامُ بھلو پتِ ساکھُ ۔۔	----	ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ہئُمےَ روگُ گوائیئَ سبدِ سچےَ سچُ بھاکھُ ۔۔8۔۔	----	ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥
آکاسی پاتالِ توُنّ ترِبھونْ رہِیا سماءِ ۔۔	----	ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
آپے بھگتی بھاءُ توُنّ آپے مِلہِ مِلاءِ ۔۔	----	ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
نانکُ نامُ ن وِیسرےَ جِءُ بھاوےَ تِوےَ رجاءِ[1] ۔۔9۔۔13۔۔	----	ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥
[1]رضاءِ۔		
سِریراگُ مہلا[1] 1 ۔۔ | [1]محلا۔	----	ਸਿਰੀਰਾਗੁ ਮਹਲਾ ੧ ॥
رام نامِ منُ بیدھِیا اورُ کِ کری وِیچارُ ۔۔	----	ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥

سبد سُرتِ سُکھُ اُوپجےَ پّربھ راتءُ سُکھ سارُ --	----	ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
جِءُ بھاوےَ تِءُ راکھُ تُوںّ مےَ ہرِ نامُ ادھارُ --1--	----	ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥
من رے ساچی کھسم[1] رجاءِ[2] --	----	ਮਨ ਰੇ ਸਾਚੀ ਖਸਮ ਰਜਾਇ ॥
جِن تنُ منُ ساجِ سِیگارِیا تِسُ سیتی لِو لاءِ --1-- رہاءُ --	----	ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥
تنُ بَیسنّترِ ہومیئےَ اِک رتی تولِ کٹاءِ --	----	ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
تنُ منُ سمدھا جے کری اندِنُ اگنِ جلاءِ --	----	ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
ہرِ نامےَ تُلِ ن پُجئی جے لکھ کوٹی کرم کماءِ --2--	----	ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥
اردھ سرِیرُ کٹائیئےَ سِرِ کروتُ دھراءِ --	----	ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
تنُ ہَیمنّچلِ گالیئےَ بھی من تے روگُ ن جاءِ --	----	ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ہرِ نامےَ تُلِ ن پُجئی سبھ ڈِٹھی ٹھوکِ وجاءِ --3--	----	ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥

[1] خصم-
[2] رضاءِ-

کنّچن کے کوٹ دتُ کری
بہُ ہَیور گَیور دانُ --

ਕੰਚਨ ਕੇ ਕੋਟ ਦਤੁ ਕਰੀ
ਬਹੁ ਹੈਵਰ ਗੈਵਰ ਦਾਨੁ ॥

بھُومِ دانُ گئُویا گھنی
بھی انتِر گربُ گُمانُ --

ਭੂਮਿ ਦਾਨੁ ਗਊਆ ਘਣੀ
ਭੀ ਅੰਤਰਿ ਗਰਬੁ ਗੁਮਾਨੁ ॥

رام نامِ منُ بیدھِیا
گُرِ دِییا سچُ دانُ --4--

ਰਾਮ ਨਾਮਿ ਮਨੁ ਬੇਧਿਆ
ਗੁਰਿ ਦੀਆ ਸਚੁ ਦਾਨੁ ॥੪॥

منہٹھ بُدھی کیتیا
کیتے بید بیچار --

ਮਨਹਠ ਬੁਧੀ ਕੇਤੀਆ
ਕੇਤੇ ਬੇਦ ਬੀਚਾਰ ॥

کیتے بنّدھن جیء کے
گُرمُکھِ موکھ دُیار --

ਕੇਤੇ ਬੰਧਨ ਜੀਅ ਕੇ
ਗੁਰਮੁਖਿ ਮੋਖ ਦੁਆਰ ॥

سچہُ اورے سبھُ کو
اُپرِ سچُ آچارُ --5--

ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ ॥੫॥

سبھُ کو اُوچا آکھیۓ
نِیچُ ن دِسےَ کوءِ --

ਸਭੁ ਕੋ ਊਚਾ ਆਖੀਐ
ਨੀਚੁ ਨ ਦੀਸੈ ਕੋਇ ॥

اِکنےَ بھانْڈے ساجِۓ
اِکُ چانݨُ تہِ لوءِ --

ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ ॥

کرمِ ملےَ سچُ پائیۓ
دھُرِ بکھس[1] ن میٹےَ کوءِ --6-- | [1]بخش-

ਕਰਮਿ ਮਿਲੈ ਸਚੁ ਪਾਈਐ
ਧੁਰਿ ਬਖਸ ਨ ਮੇਟੈ ਕੋਇ ॥੬॥

سادھُ ملےَ سادھُو جنےَ سنّتوکھُ وسےَ گُر بھاءِ --	----	ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
اکتھ کتھا وِیچارِیئےَ جے ستِگُر ماہِ سماءِ --	----	ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
پی انّمرِتُ سنّتوکھِیا درگہِ پَیدھا جاءِ --7--	----	ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥
گھٹِ گھٹِ واجےَ کِنّگُری اندِنُ سبدِ سُبھاءِ --	----	ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
وِرلے کءُ سوجھی پئی گُرمُکھِ منُ سمجھاءِ --	----	ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
نانکُ نامُ ن وِیسرےَ چھُوٹےَ سبدُ کماءِ --8--14--	----	ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥
سِرِیراگُ مہلا[1] 1 -- | محلا[1]-	----	ਸਿਰੀਰਾਗੁ ਮਹਲਾ ੧ ॥
چتے دِسہِ دھئُلہر بگے بنّک دُیار --	----	ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥
کرِ من کھُسی[1] اُسارِیا دُوجےَ ہیتِ پیارِ -- | خُشی[1]-	----	ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥
انّدرُ کھالی[1] پّریم بِنُ ڈھہِ ڈھیری تنُ چھارُ --1-- | خالی[1]-	----	ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥

بھائی رے تنُ دھنُ ساتھِ ن ہوءِ ــ ــ	----	ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥
رام نامُ دھنُ نِرملو گُرُ داتِ کرے پّربھُ سوءِ ــ ــ1ــ ــ رہاءُ ــ ــ	----	ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥
رام نامُ دھنُ نِرملو جے دیوے دیوݨہارُ ــ ــ	----	ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥
آگےَ پُوچھ ن ہووئی جِسُ بیلی گُرُ کرتارُ ــ ــ	----	ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥
آپِ چھڈاۓ چھُٹیِۓَ آپے بکھسݨہارُ[1] ــ ــ2ــ ــ	----	ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥
منمُکھُ جاݨےَ آپݨے دھِیا پُوت سنّجوگُ ــ ــ	Page# [63]	ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
ناری دیکھِ وِگاسِیئہِ نالے ہرکھُ سُ سوگُ ــ ــ	----	ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
گُرمُکھِ سبدِ رنّگاولے اہِنِس ہرِ رسُ بھوگُ ــ ــ3ــ ــ	----	ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥
چِتُ چلےَ وِتُ جاوݨو ساکت ڈولِ ڈولاءِ ــ ــ	----	ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥

[1] بخشݨہارُ ــ

باہرِ ڈھونّڈھِ وِگُچیٔےَ
گھر مہِ وستُ سُتھاءِ --

ਬਾਹਰਿ ਢੂੰਢਿ ਵਿਗੁਚੀਐ
ਘਰ ਮਹਿ ਵਸਤੁ ਸੁਥਾਇ ॥

منمُکھِ ہئُمےَ کرِ مُسی
گُرمُکھِ ملےَ پاءِ --4--

ਮਨਮੁਖਿ ਹਉਮੈ ਕਰਿ ਮੁਸੀ
ਗੁਰਮੁਖਿ ਪਲੈ ਪਾਇ ॥੪॥

ساکت نِر گُنِّیارِیا
آپنڑا مُولُ پچھانڑُ --

ਸਾਕਤ ਨਿਰਗੁਣਿਆਰਿਆ
ਆਪਣਾ ਮੂਲੁ ਪਛਾਣੁ ॥

رکتُ بِنّدُ کا اِہُ تنو
اگنی پاسِ پِرانڑُ --

ਰਕਤੁ ਬਿੰਦੁ ਕਾ ਇਹੁ ਤਨੋ
ਅਗਨੀ ਪਾਸਿ ਪਿਰਾਣੁ ॥

پونڑےَ کےَ وسِ دیہُری
مستکِ سچُ نِیسانڑُ[1] --5-- | [1]نِیشانڑُ-

ਪਵਣੈ ਕੈ ਵਸਿ ਦੇਹੁਰੀ
ਮਸਤਕਿ ਸਚੁ ਨੀਸਾਣੁ ॥੫॥

بہُتا جِیونڑُ منّگیٔےَ
مُیا ن لوڑےَ کوءِ --

ਬਹੁਤਾ ਜੀਵਣੁ ਮੰਗੀਐ
ਮੁਆ ਨ ਲੋੜੈ ਕੋਇ ॥

سُکھ جِیونڑُ تِسُ آکھیٔےَ
جِسُ گُرمُکھِ وسِیا سوءِ --

ਸੁਖ ਜੀਵਣੁ ਤਿਸੁ ਆਖੀਐ
ਜਿਸੁ ਗੁਰਮੁਖਿ ਵਸਿਆ ਸੋਇ ॥

نام وِہُونڑے کِیا گنڑی
جِسُ ہرِ گُر درسُ ن ہوءِ --6--

ਨਾਮ ਵਿਹੂਣੇ ਕਿਆ ਗਣੀ
ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥

جِءُ سُپنےَ نِسِ بھُلیٔےَ
جب لگِ نِدّرا ہوءِ --

ਜਿਉ ਸੁਪਨੈ ਨਿਸਿ ਭੁਲੀਐ
ਜਬ ਲਗਿ ਨਿਦ੍ਰਾ ਹੋਇ ॥

اِءُ سرپنِ کےَ وسِ جِیئڑا انّترِ ہئُمےَ دوءِ ـــ	----	ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
گُرمتِ ہوءِ وِیچارِیئےَ سُپنا اِہُ جگُ لوءِ ـــ7ـــ	----	ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥
اگنِ مرےَ جلُ پائیئےَ جِءُ بارِک دُودھےَ ماءِ ـــ	----	ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
بِنُ جل کمل سُ نا تھیئےَ بِنُ جل مِینُ مراءِ ـــ	----	ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
نانک گُرمُکھِ ہرِ رسِ ملےَ جِیوا ہرِ گُݨ گاءِ ـــ8ـــ15ـــ	----	ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥
سِرِیراگُ مہلا[1] 1 ـــ | [1]محلا-	----	ਸਿਰੀਰਾਗੁ ਮਹਲਾ ੧ ॥
ڈُوںّگرُ دیکھِ ڈراوݨو پیئیئڑےَ ڈرِییاسُ ـــ	----	ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
اُوچءُ پربتُ گاکھڑو نا پئُڑی تِتُ تاسُ ـــ	----	ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
گُرمُکھِ انّترِ جاݨِیا گُرِ میلی ترِییاسُ ـــ1ـــ	----	ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥
بھائی رے بھوجلُ بِکھمُ ڈرانْءُ ـــ	----	ਭਾਈ ਰੇ ਭਵਜਲੁ ਬਿਖਮੁ ਡਰਾਂਉ ॥

پُورا سِتگُر رس ملے گُرُ تارے ہرِ ناءُ --1-- رہاءُ --	----	ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
چلا چلا جے کری جاݨا چلنْہارُ --	----	ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
جو آئیا سو چلسی امرُ سُ گُرُ کرتارُ --	----	ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
بھی سچا سالاہݨا[1] سچے تھانِ پیارُ --2-- | [1]سالاحنا-	----	ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥
در گھر مہلا[1] سوہݨے پکے کوٹ ہجار -- | [1]محلا-	----	ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
ہستی گھوڑے پاکھرے لسکر[1] لکھ اپار -- | [1]لشکر-	----	ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
کِس ہی نالِ ن چلیا کھپ کھپ مُۓ اسار --3--	----	ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥
سُئِنا رُپا سنّچیۓ مالُ جالُ جنّجالُ[1] -- | [1]زنّجالُ-	----	ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
سبھ جگ مہِ دوہی پھیرِیۓ بِنُ ناوے سِر کالُ --	----	ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥

پِنّڈُ پڑے جی ءُ کھیلسی بدپھَیلی[1] کِیا ہالُ --4--	----	ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
پُتا دیکھِ وِگسیئَ ناری سیج بھتار --	----	ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
چوِیا چنّدنُ لائیئَ کاپڑُ رُوپُ سِیگارُ --	----	ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
کھیہُو کھیہ رلائیئَ چھوڈِ چلے گھر بارُ --5--	----	ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
مہر ملُوک کہائیئَ راجا راءُ کِ کھانُ --	----	ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
چئُدھری راءُ سدائیئَ جلِ بلیئَ ابھِمان --	----	ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
منمُکھِ نامُ وِسارِیا جِءُ ڈوِ ددھا کانُ --6--	----	ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
ہئُمےَ کرِ کرِ جائِسی جو آئِیا جگ ماہِ --	----	ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
سبھُ جگُ کاجل کوٹھڑی تنُ منُ دیہ سُیاہِ --	Page# [64]	ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥

[1] بدفیلی-

گُرِ راکھے سے نِرملے
سبدِ نِواری بھاہِ ۔۔7۔۔

ਗੁਰਿ ਰਾਖੇ ਸੇ ਨਿਰਮਲੇ
ਸਬਦਿ ਨਿਵਾਰੀ ਭਾਹਿ ॥੭॥

نانکؔ ترِیۓَ سچِ نامِ
سِرِ ساہا پاتِساہُ[1] ۔۔ | [1]پاتِشاہُ۔

ਨਾਨਕ ਤਰੀਐ ਸਚਿ ਨਾਮਿ
ਸਿਰਿ ਸਾਹਾ ਪਾਤਿਸਾਹੁ ॥

مےَ ہرِ نامُ ن وِیسرے
ہرِ نامُ رتنُ ویساہُ ۔۔

ਮੈ ਹਰਿ ਨਾਮੁ ਨ ਵੀਸਰੈ
ਹਰਿ ਨਾਮੁ ਰਤਨੁ ਵੇਸਾਹੁ ॥

منمُکھ بھئُجلِ پچِ مُۓ
گُرمُکھِ ترے اتھاہُ ۔۔8۔۔16۔۔

ਮਨਮੁਖ ਭਉਜਲਿ ਪਚਿ ਮੁਏ
ਗੁਰਮੁਖਿ ਤਰੇ ਅਥਾਹੁ ॥੮॥੧੬॥

سِرِیراگُ مہلا[1] 1 گھرُ 2 ۔۔ | [1]محلا۔

ਸਿਰੀਰਾਗੁ ਮਹਲਾ ੧ ਘਰੁ ੨ ॥

مُکامُ[1] کرِ گھرِ بَیسنٹا
نِت چلنٹےَ کی دھوکھ ۔۔ | [1]مُقامُ۔

ਮੁਕਾਮੁ ਕਰਿ ਘਰਿ ਬੈਸਣਾ
ਨਿਤ ਚਲਣੈ ਕੀ ਧੋਖ ॥

مُکامُ[1] تا پرُ جانٹیۓَ
جا رہے َ نِہچلُ لوکؔ ۔۔1۔۔ | [1]مُقامُ۔

ਮੁਕਾਮੁ ਤਾ ਪਰੁ ਜਾਣੀਐ
ਜਾ ਰਹੈ ਨਿਹਚਲੁ ਲੋਕ ॥੧॥

دُنِیا کَیسِ مُکامے[1] ۔۔ | [1]مُقامے۔

ਦੁਨੀਆ ਕੈਸਿ ਮੁਕਾਮੇ ॥

کرِ سِدکُ[1] کرنٹی کھرچُ بادھہُ
لاگِ رہُ نامے ۔۔1۔۔ رہاءُ ۔۔ | [1]صِدکُ۔

ਕਰਿ ਸਿਦਕੁ ਕਰਣੀ ਖਰਚੁ ਬਾਧਹੁ
ਲਾਗਿ ਰਹੁ ਨਾਮੇ ॥੧॥ ਰਹਾਉ ॥

جوگی ت آسنٹُ کرِ بہےَ
مُلا بہےَ مُکامِ[1] ۔۔ | [1]مُقامِ۔

ਜੋਗੀ ਤ ਆਸਣੁ ਕਰਿ ਬਹੈ
ਮੁਲਾ ਬਹੈ ਮੁਕਾਮਿ ॥

پنّڈِت وکھانڑِ پوتھِیا سِدھ بہہِ دیو ستھانِ --2--	ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥
سُر سِدھ گڑ گنّدھرب مُنِ جن سیکھ پیِر سلار --	ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥
دِر کُوچ کُوچا کرِ گئے اورے بھِ چلنڑہار --3--	ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥
سُلتان[1] کھان[2] مُلوک اُمرے گئے کرِ کرِ کُوچُ -- | [1]سُلطان- [2]خان-	ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
گھڑی مُہتِ کِ چلنڑا دِل سمجھُ تُوںّ بھِ پہُوچُ --4--	ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥
سبداہ ماہِ وکھانڑیئے وِرلا ت بُوجھےَ کوءِ --	ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥
نانکُ وکھانڑےَ بینتی جلِ تھلِ مہِیئلِ سوءِ --5--	ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥
الاہُ الکھُ اگنّمُ کادرُ[1] کرنڑہارُ کرِیمُ -- | [1]قادر-	ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
سبھ دُنی آونڑ جاونڑی مُکامُ[1] ایکُ رہِیمُ[2] --6-- | [1]مُقام- [2]رحیم-	ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥

مُکامُ[1] تِس نوٗ آکھیٔے جِسُ سِسِ ن ہووی لیکھُ -- | [1]مُقامُ-	----	ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥
اسمانُ دھرتی چلسی مُکامُ[1] اوہی ایکُ --7-- | [1]مُقامُ-	----	ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥
دِن روِ چلےَ نِس سسِ چلےَ تارِکا لکھ پلوءِ --	----	ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥
مُکامُ[1] اوہی ایکُ ہےَ نانکا سچُ بُگوءِ --8--17-- | [1]مُقامُ-	----	ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥
مہلے[1] ہِلے ستارہ اسٹپدِییا -- | [1]محلے-	----	ਮਹਲੇ ਪਹਿਲੇ ਸਤਾਰਹ ਅਸਟਪਦੀਆ ॥
سِرِیراگُ مہلا[1] 3 گھرُ 1 اسٹپدِییا | [1]محلا-	----	ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
گُرمُکھِ کّرِپا کرے بھگتِ کیجےَ بِنُ گُر بھگتِ ن ہوءِ --	----	ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥
آپےَ آپُ مِلاۓ بُوجھےَ تا نِرملُ ہووےَ کوءِ --	----	ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥
ہرِ جیءُ سچا سچی باݨی سبدِ مِلاوا ہوءِ --1--	----	ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥
بھائی رے بھگتِہیݨُ کاہے جگِ آئِیا --	----	ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥

پُورے گُر کی سیو ن کِینی
بِرتھا جنمُ گوائِیا --1-- رہاءُ --

ਪੂਰੇ ਗੁਰ ਕੀ ਸੇਵ ਨ ਕੀਨੀ
ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

آپے ہرِ جگجِیونُ داتا
آپے بکھسِ[1] مِلاۓ -- | [1]بخشِ-

ਆਪੇ ਹਰਿ ਜਗਜੀਵਨੁ ਦਾਤਾ
ਆਪੇ ਬਖਸਿ ਮਿਲਾਏ ॥

جیء جنّت اے کِیا ویچارے
کِیا کو آکھِ سُݨاۓ --

ਜੀਅ ਜੰਤ ਏ ਕਿਆ ਵੇਚਾਰੇ
ਕਿਆ ਕੋ ਆਖਿ ਸੁਣਾਏ ॥

گُرمُکھِ آپے دے وڈِیائی
آپے سیو کراۓ --2--

ਗੁਰਮੁਖਿ ਆਪੇ ਦੇ ਵਡਿਆਈ
ਆਪੇ ਸੇਵ ਕਰਾਏ ॥੨॥

دیکھِ کُٹنّبُ موہِ لوبھاݨا
چلدِیا نالِ ن جائی --

ਦੇਖਿ ਕੁਟੰਬੁ ਮੋਹਿ ਲੋਭਾਣਾ
ਚਲਦਿਆ ਨਾਲਿ ਨ ਜਾਈ ॥

ستِگُرُ سیوِ گُݨ نِدھانُ پائِیا
تِس کی کِیم[1] ن پائی -- | [1]قِیم-
Page#
[65]
ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ
ਤਿਸ ਕੀ ਕੀਮ ਨ ਪਾਈ ॥

پّربھُ سکھا ہرِ جیءُ میرا
انّتے ہوءِ سکھائی --3--

ਪ੍ਰਭੁ ਸਖਾ ਹਰਿ ਜੀਉ ਮੇਰਾ
ਅੰਤੇ ਹੋਇ ਸਖਾਈ ॥੩॥

پیئِیئڑے جگجِیونُ داتا
منمُکھِ پتِ گوائی --

ਪੇਈਅੜੈ ਜਗਜੀਵਨੁ ਦਾਤਾ
ਮਨਮੁਖਿ ਪਤਿ ਗਵਾਈ ॥

بِنُ ستِگُر کو مگُ ن جاݨے
انّدھے ٹھئُر ن کائی --

ਬਿਨੁ ਸਤਿਗੁਰ ਕੋ ਮਗੁ ਨ ਜਾਣੈ
ਅੰਧੇ ਠਉਰ ਨ ਕਾਈ ॥

ہرِ سُکھداتا منِ نہی وسِیا انّتِ گئیا پچھُتائی ۔۔4۔۔	----	ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥
پیئیئڑے جگجِیونُ داتا گُرمتِ منّنِ وسائِیا ۔۔	----	ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥
اندِنُ بھگتِ کرہِ دِنُ راتی ہئُمےَ موہُ چُکائِیا ۔۔	----	ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥
جِسُ سِءُ راتا تَیسو ہووےَ سچے سچِ سمائِیا ۔۔5۔۔	----	ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥
آپے ندرِ کرے بھاءُ لائے گُر سبدی بیچارِ ۔۔	----	ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥
ستِگُرُ سیوِئے سہجُ اُوپجےَ ہئُمےَ ترِسنا مارِ ۔۔	----	ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥
ہرِ گُنداتا سد منِ وسےَ سچُ رکھِیا اُر دھارِ ۔۔6۔۔	----	ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥
پرَبھُ میرا سدا نرملا منِ نرملِ پائِیا جاءِ ۔۔	----	ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥
نامُ ندھانُ ہرِ منِ وسےَ ہئُمےَ دُکھُ سبھُ جاءِ ۔۔	----	ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥

سِتگُرِ سبدُ سُݨائِیا
ہؤُ سد بلِہارے جاءُ --7--

ਸਤਿਗੁਰਿ ਸਬਦੁ ਸੁਣਾਇਆ
ਹਉ ਸਦ ਬਲਿਹਾਰੈ ਜਾਉ ॥੭॥

آپݨےَ مݨِ چِتِ کہےَ کہاۓ
بِنُ گُر آپُ ن جائی --

ਆਪਣੈ ਮਨਿ ਚਿਤਿ ਕਹੈ ਕਹਾਏ
ਬਿਨੁ ਗੁਰ ਆਪੁ ਨ ਜਾਈ ॥

ہرِ جیءُ بھگتِ وچھلُ سُکھداتا
کرِ کِرپا مّنِ وسائی --

ਹਰਿ ਜੀਉ ਭਗਤਿ ਵਛਲੁ ਸੁਖਦਾਤਾ
ਕਰਿ ਕਿਰਪਾ ਮੰਨਿ ਵਸਾਈ ॥

نانکُ سوبھا سُرتِ دےءِ پّربھُ
آپے گُرمُکھِ دے وِڈِیائی
--8--1--18--

ਨਾਨਕ ਸੋਭਾ ਸੁਰਤਿ ਦੇਇ ਪ੍ਰਭੁ
ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥

سِرِیراگُ مہلا[1] 3 -- | محلا[1]-

ਸਿਰੀਰਾਗੁ ਮਹਲਾ ੩ ॥

ہئُمےَ کرم کماودے
جمڈنّڈُ لگے تِن آءِ --

ਹਉਮੈ ਕਰਮ ਕਮਾਵਦੇ
ਜਮਡੰਡੁ ਲਗੈ ਤਿਨ ਆਇ ॥

جِ ستِگُرُ سیونِ سے اُبرے
ہرِ سیتی لِو لاءِ --1--

ਜਿ ਸਤਿਗੁਰੁ ਸੇਵਨਿ ਸੇ ਉਬਰੇ
ਹਰਿ ਸੇਤੀ ਲਿਵ ਲਾਇ ॥੧॥

من رے گُرمُکھِ نامُ دھِیاءِ --

ਮਨ ਰੇ ਗੁਰਮੁਖਿ ਨਾਮੁ ਧਿਆਇ ॥

دھُرِ پُوربِ کرتےَ لِکھِیا
تِنا گُرمتِ نامِ سماءِ --1-- رہاءُ --

ਧੁਰਿ ਪੂਰਬਿ ਕਰਤੈ ਲਿਖਿਆ
ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥

وِݨُ ستِگُر پرتیتِ ن آوئی
نامِ ن لاگو بھاءُ --

ਵਿਣੁ ਸਤਿਗੁਰ ਪਰਤੀਤਿ ਨ ਆਵਈ
ਨਾਮਿ ਨ ਲਾਗੋ ਭਾਉ ॥

سُپنےَ سُکھُ ن پاوئی	----	ਸੁਪਨੈ ਸੁਖੁ ਨ ਪਾਵਈ
دُکھ مہِ سوےَ سماءِ --2--		ਦੁਖ ਮਹਿ ਸਵੈ ਸਮਾਇ ॥੨॥
جے ہرِ ہرِ کیچےَ بہُتُ لوچیئےَ	----	ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ
کِرتُ ن میٹِیا جاءِ --		ਕਿਰਤੁ ਨ ਮੇਟਿਆ ਜਾਇ ॥
ہرِ کا بھاݨا بھگتی منّنِیا	----	ਹਰਿ ਕਾ ਭਾਣਾ ਭਗਤੀ ਮੰਨਿਆ
سے بھگت پئے درِ تھاءِ --3--		ਸੇ ਭਗਤ ਪਏ ਦਰਿ ਥਾਇ ॥੩॥
گُرُ سبدُ دِڑاوےَ رنّگ سِءُ	----	ਗੁਰੁ ਸਬਦੁ ਦਿੜਾਵੈ ਰੰਗ ਸਿਉ
بِنُ کِرپا لِئیا نا جاءِ --		ਬਿਨੁ ਕਿਰਪਾ ਲਇਆ ਨਾ ਜਾਇ ॥
جے سءُ انمّرِتُ نیرِیئےَ	----	ਜੇ ਸਉ ਅੰਮ੍ਰਿਤੁ ਨੀਰੀਐ
بھی بِکھُ پھلُ لاگےَ دھاءِ --4--		ਭੀ ਬਿਖੁ ਫਲੁ ਲਾਗੈ ਧਾਇ ॥੪॥
سے جن سچے نِرملے	----	ਸੇ ਜਨ ਸਚੇ ਨਿਰਮਲੇ
جِن ستِگُر نالِ پِیارُ --		ਜਿਨ ਸਤਿਗੁਰ ਨਾਲਿ ਪਿਆਰੁ ॥
ستِگُر کا بھاݨا کماودے	----	ਸਤਿਗੁਰ ਕਾ ਭਾਣਾ ਕਮਾਵਦੇ
بِکھُ ہئُمےَ تجِ وِکارُ --5--		ਬਿਖੁ ਹਉਮੈ ਤਜਿ ਵਿਕਾਰੁ ॥੫॥
منہٹھِ کِتےَ اُپاءِ ن چھُوٹیئےَ	----	ਮਨਹਠਿ ਕਿਤੈ ਉਪਾਇ ਨ ਛੂਟੀਐ
سِمرِت ساسترّ سودھہُ جاءِ --		ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
مِلِ سنّگتِ سادھُو اُبرے	----	ਮਿਲਿ ਸੰਗਤਿ ਸਾਧੂ ਉਬਰੇ
گُر کا سبدُ کماءِ --6--		ਗੁਰ ਕਾ ਸਬਦੁ ਕਮਾਇ ॥੬॥

ہرِ کا نامُ نِدھانُ ہے جِسُ انّتُ ن پاراوارُ --	----	ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
گُرمُکھِ سیئی سوہدے جن کِرپا کرے کرتارُ --7--	----	ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥
نانک داتا ایکُ ہے دُوجا ائُرُ ن کوءِ --	----	ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
گُر پرسادی پائیئےَ کرمِ پراپتِ ہوءِ --8--2--19--	----	ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥
سِریراگُ مہلا[1] 3 -- | محلا[1]	Page# [66]	ਸਿਰੀਰਾਗੁ ਮਹਲਾ ੩ ॥
پنّکھی بِرکھِ سُہاوڑا سچُ چُگےَ گُر بھاءِ --	----	ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
ہرِ رسُ پیوےَ سہجِ رہےَ اُڈےَ ن آوےَ جاءِ --	----	ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
نِج گھرِ واسا پائیا ہرِ ہرِ نامِ سماءِ --1--	----	ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥
من رے گُر کی کار کماءِ --	----	ਮਨ ਰੇ ਗੁਰ ਕੀ ਕਾਰ ਕਮਾਇ ॥
گُر کےَ بھانڑےَ جے چلِ تا اندِنُ راچِہِ ہرِ ناءِ --1-- رہاءُ --	----	ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥

پنّکھی بِرکھ سُہاوڑے اُوڈِہِ چہُ دِس جاہِ --	----	ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
جیتا اُوڈِہِ دُکھ گھݨے نِت داجھِہِ تےَ بِللاہِ --	----	ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥
بِنُ گُر مہلُ[1] ن جاپئی نا انّمّرِت پھل پاہِ --2-- | [1] محلُ۔	----	ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥
گُرمُکھِ بّرہمُ ہرِییاولا ساچےَ سہجِ سُبھاءِ --	----	ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
ساکھا تِین نِوارِییا ایک سبدِ لِو لاءِ --	----	ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
انّمّرِت پھلُ ہرِ ایکُ ہےَ آپے دےءِ کھواءِ --3--	----	ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥
منمُکھ اُوبھے سُکِ گئے نا پھلُ تِنّا چھاءُ --	----	ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
تِنّا پاسِ ن بَیسیئےَ اونا گھرُ ن گِراءُ --	----	ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
کٹِیئہِ تےَ نِت جالیئہِ اونا سبدُ ن ناءُ --4--	----	ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥

ہُکمے[1] کرم کماوݨے پئِۓ کِرتِ پھِراءُ -- | [1]حُکمے-	----	ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
ہُکمے[1] درسنُ دیکھݨا جہ بھیجہِ تہ جاءُ -- | [1]حُکمے-	----	ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
ہُکمے[1] ہرِ ہرِ منِ وسےَ ہُکمے[2] سچِ سماءُ --5-- | [1]حُکمے- [2]حُکمے-	----	ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥
ہُکمُ[1] ن جاݨہِ بپُڑے بھُولے پھِرہِ گوار -- | [1]حُکمُ-	----	ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
منہٹھِ کرم کماودے نِت نِت ہوہِ کھُیارُ[1] -- | [1]خُیارُ-	----	ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
انّترِ سانْتِ ن آوئی نا سچِ لگےَ پِیارُ --6--	----	ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥
گُرمُکھِیِا مُہ سوہݨے گُرکےَ ہیتِ پِیارِ --	----	ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥
سچی بھگتی سچِ رتے درِ سچےَ سچِیار --	----	ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
آۓ سے پرواݨُ ہےَ سبھ کُل کا کرہِ اُدھارُ --7--	----	ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥

سبھ ندری کرم کماودے ندری باہرِ ن کوءِ --	----	ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
جَیسی ندرِ کرِ دیکھےَ سچا تَیسا ہی کو ہوءِ --	----	ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
نانکُ نامِ وڈاِئیا کرمِ پراپتِ ہوءِ --8--3--20--	----	ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥
سِرِیراگُ مہلا[1] 3 -- | [1]محلا-	----	ਸਿਰੀਰਾਗੁ ਮਹਲਾ ੩ ॥
گُرمُکھِ نامُ دھِیائیَۓ منمُکھِ بُوجھ ن پاءِ --	----	ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥
گُرمُکھِ سدا مُکھ اُوجلے ہرِ وسِیا منِ آءِ --	----	ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥
سہجے ہی سُکھُ پائیَۓ سہجے رہےَ سماءِ --1--	----	ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥
بھائی رے داسنِ داسا ہوءِ --	----	ਭਾਈ ਰੇ ਦਾਸਨਿ ਦਾਸਾ ਹੋਇ ॥
گُرکی سیوا گُر بھگتِ ہےَ وِرلا پاۓ کوءِ --1-- رہاءُ --	----	ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥
سدا سُہاگُ سُہاگنٹی جے چلہِ ستِگُر بھاءِ --	----	ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥

سدا پِر نِہچل پائیئۓ نا اوہ مرے ن جاءِ --	----	ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥
سبدِ ملی نا وِچھُڑے پِر کےَ انَکِ سماءِ --2--	----	ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥
ہرِ نِرمل اتِ اُوجلا بِنُ گُر پائیا ن جاءِ --	----	ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
پاٹھُ پڑے نا بُوجھئی بھیکھی بھرمِ بھُلاءِ --	----	ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
گُرمتی ہرِ سدا پائیا رسنا ہرِ رسُ سماءِ --3--	----	ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥
مائیا موہُ چُکائیا گُرمتی سہجِ سُبھاءِ --	----	ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥
بِنُ سبدے جگُ دُکھیا پھرے منمُکھا نوُ گئی کھاءِ --	Page# [67]	ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
سبدے نامُ دھیائیئۓ سبدے سچِ سماءِ --4--	----	ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥
مائیا بھُولے سِدھ پھِرہِ سمادھِ ن لگےَ سُبھاءِ --	----	ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥

تینے لوء وِیاپت ہے ادھِک رہی لپٹاءِ ـ ـ	----	ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
بِنُ گُر مُکتِ ن پائیۓَ نا دُبِدھا مائِیا جاءِ ـ ـ5ـ ـ	----	ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥
مائِیا کِس نو آکھیۓَ کِیا مائِیا کرم کماءِ ـ ـ	----	ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
دُکھِ سُکھِ ایہُ جیءُ بدھُ ہے ہئُمےَ کرم کماءِ ـ ـ	----	ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
بِنُ سبدے َ بھرمُ ن چُوکئی نا وِچہُ ہئُمےَ جاءِ ـ ـ6ـ ـ	----	ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥
بِنُ پّرِیتی بھگتِ ن ہووئی بِنُ سبدے َ تھاءِ ن پاءِ ـ ـ	----	ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
سبدے ہئُمےَ مارِیۓَ مائِیا کا بھّرمُ جاءِ ـ ـ	----	ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
نامُ پدارتھُ پائیۓَ گُرمُکھِ سہجِ سُبھاءِ ـ ـ7ـ ـ	----	ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥
بِنُ گُر گُنّ ن جاپنی بِنُ گُنّ بھگتِ ن ہوءِ ـ ـ	----	ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥

بھگتِ وچھلُ ہرِ منِ وسِیا
سہجِ مِلِیا پّربھُ سوءِ --

ਭਗਤਿ ਵਛਲੁ ਹਰਿ ਮਨਿ ਵਸਿਆ
ਸਹਜਿ ਮਿਲਿਆ ਪ੍ਰਭੁ ਸੋਇ ॥

نانک سبدے ہرِ سالاہیۓ[1]
کرمِ پراپتِ ہوءِ --8--4--21-- |

ਨਾਨਕ ਸਬਦੇ ਹਰਿ ਸਾਲਾਹੀਐ
ਕਰਮਿ ਪਰਾਪਤਿ ਹੋਇ ॥੮॥੪॥੨੧॥

[1]سالاحیۓ-

سِریراگُ مہلا[1] 3 -- | [1]محلا-

ਸਿਰੀਰਾਗੁ ਮਹਲਾ ੩ ॥

مائِیا موہُ میرے پّربھِ کینا
آپے بھرمِ بھُلاۓ --

ਮਾਇਆ ਮੋਹੁ ਮੇਰੈ ਪ੍ਰਭਿ ਕੀਨਾ
ਆਪੇ ਭਰਮਿ ਭੁਲਾਏ ॥

منمُکھِ کرم کرہِ نہی بُوجھہِ
بِرتھا جنمُ گواۓ --

ਮਨਮੁਖਿ ਕਰਮ ਕਰਹਿ ਨਹੀ ਬੂਝਹਿ
ਬਿਰਥਾ ਜਨਮੁ ਗਵਾਏ ॥

گُربانڑی اِسُ جگ مہِ چانڑُ
کرمِ وسےَ منِ آۓ --1--

ਗੁਰਬਾਣੀ ਇਸੁ ਜਗ ਮਹਿ ਚਾਨਣੁ
ਕਰਮਿ ਵਸੈ ਮਨਿ ਆਏ ॥੧॥

من رے نامُ جپہُ سُکھُ ہوءِ --

ਮਨ ਰੇ ਨਾਮੁ ਜਪਹੁ ਸੁਖੁ ਹੋਇ ॥

گُرُ پُورا سالاہیۓ[1]
سہجِ ملےَ پّربھُ سوءِ --1-- رہاءُ -- |

ਗੁਰੁ ਪੂਰਾ ਸਾਲਾਹੀਐ
ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

[1]سالاحیۓ-

بھرمُ گِئیا بھءُ بھاگِیا
ہرِ چرنڑی چِتُ لاءِ --

ਭਰਮੁ ਗਇਆ ਭਉ ਭਾਗਿਆ
ਹਰਿ ਚਰਣੀ ਚਿਤੁ ਲਾਇ ॥

گُرمُکھِ سبدُ کمائیۓ
ہرِ وسےَ منِ آءِ --

ਗੁਰਮੁਖਿ ਸਬਦੁ ਕਮਾਈਐ
ਹਰਿ ਵਸੈ ਮਨਿ ਆਇ ॥

گھرِ مہلِ[1] سچِ سمائیئےَ جمکالُ ن سکےَ کھاءِ --2-- | [1]محلِ-	----	ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥
ناما چھیبا کبیرُ جولاہا[1] پُورے گُر تے گتِ پائی -- | [1]جولاہا-	----	ਨਾਮਾ ਛੀਬਾ ਕਬੀਰੁ ਜੁੋਲਾਹਾ ਪੂਰੇ ਗੁਰ ਤੇ ਗਤਿ ਪਾਈ ॥
بّرہم کے بیتے سبدُ پچھانٹہِ ہئُمےَ جاتِ[1] گوائی -- | [1]ذاتِ-	----	ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
سُرِ نر تِن کی بانْی گاوہِ کوءِ ن میٹےَ بھائی --3--	----	ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥
دَیت پُتُ کرم دھرم کِچھُ سنّجم ن پڑےَ دُوجا بھاءُ ن جانْےَ --	----	ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥
ستِگُرُ بھیٹیئےَ نِرملُ ہویا اندِنُ نامُ وکھانْےَ --	----	ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ایکو پڑےَ ایکو ناءُ بُوجھےَ دُوجا اورُ ن جانْےَ --4--	----	ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
کھٹُ درسن جوگی سنّنِیاسی بِنُ گُر بھرمِ بھُلائے --	----	ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥
ستِگُرُ سیوہِ تا گتِ مِتِ پاوہِ ہرِ جیءُ منّنِ وسائے --	----	ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥

سچی باݨی سِءُ چِتُ لاگےَ
آوݨُ جاݨُ رہاۓ --5--

ਸਚੀ ਬਾਣੀ ਸਿਉ ਚਿਤੁ ਲਾਗੈ
ਆਵਣੁ ਜਾਣੁ ਰਹਾਏ ॥੫॥

پنّڈِت پڑِ پڑِ وادُ وکھاݨہِ
بِنُ گُر بھرمِ بھُلاۓ --

ਪੰਡਿਤ ਪੜਿ ਪੜਿ ਵਾਦੁ ਵਖਾਣਹਿ
ਬਿਨੁ ਗੁਰ ਭਰਮਿ ਭੁਲਾਏ ॥

لکھ چئُراسِیہ پھیرُ پئِیا
بِنُ سبدےَ مُکتِ ن پاۓ --

ਲਖ ਚਉਰਾਸੀਹ ਫੇਰੁ ਪਇਆ
ਬਿਨੁ ਸਬਦੈ ਮੁਕਤਿ ਨ ਪਾਏ ॥

جا ناءُ چیتےَ تا گتِ پاۓ
جا ستِگُرُ میلِ مِلاۓ --6--

ਜਾ ਨਾਉ ਚੇਤੈ ਤਾ ਗਤਿ ਪਾਏ
ਜਾ ਸਤਿਗੁਰੁ ਮੇਲਿ ਮਿਲਾਏ ॥੬॥

ستسنّگتِ مہِ نامُ ہرِ اُپجےَ
جا ستِگُرُ ملےَ سُبھاۓ --

ਸਤਸੰਗਤਿ ਮਹਿ ਨਾਮੁ ਹਰਿ ਉਪਜੈ
ਜਾ ਸਤਿਗੁਰੁ ਮਿਲੈ ਸੁਭਾਏ ॥

مَنُ تنُ ارپی آپُ گوائی
چلا ستِگُر بھاۓ --

Page#
[68]

ਮਨੁ ਤਨੁ ਅਰਪੀ ਆਪੁ ਗਵਾਈ
ਚਲਾ ਸਤਿਗੁਰ ਭਾਏ ॥

سد بلِہاری گُر اپُنے وِٹہُ
جِ ہرِ سیتی چِتُ لاۓ --7--

ਸਦ ਬਲਿਹਾਰੀ ਗੁਰ ਅਪੁਨੇ ਵਿਟਹੁ
ਜਿ ਹਰਿ ਸੇਤੀ ਚਿਤੁ ਲਾਏ ॥੭॥

سو بّراہمݨُ بّرہمُ جو بِنّدے
ہرِ سیتی رنّگِ راتا --

ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ
ਹਰਿ ਸੇਤੀ ਰੰਗਿ ਰਾਤਾ ॥

پّربھُ نِکٹِ وسےَ سبھنا گھٹ انّترِ
گُرمُکھِ وِرلےَ جاتا --

ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ
ਗੁਰਮੁਖਿ ਵਿਰਲੈ ਜਾਤਾ ॥

نانکؔ نامُ ملےَ وڈِیائی گُر کےَ سبدِ پچھاتا ــ8ــ5ــ22ــ	----	ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥
سِرِیراگُ مہلا[1] 3 ــ | [1]محلا۔	----	ਸਿਰੀਰਾਗੁ ਮਹਲਾ ੩ ॥
سہجےَ نوُ سبھ لوچدی بِنُ گُر پائِیا ن جاءِ ــ	----	ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
پڑِ پڑِ پنّڈِت جوتکی تھکے بھیکھی بھرمِ بھُلائے ــ	----	ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਏ ॥
گُر بھیٹے سہجُ پائِیا آپݨی کِرپا کرے رجاءِ[1] ــ1ــ | [1]رضاءِ۔	----	ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
بھائی رے گُر بِنُ سہجُ ن ہوءِ ــ	----	ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
سبدےَ ہی تے سہجُ اُوپجےَ ہرِ پائِیا سچُ سوءِ ــ1ــ رہاءُ ــ	----	ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
سہجے گاوِیا تھاءِ پوےَ بِنُ سہجےَ کتھنی بادِ ــ	----	ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
سہجے ہی بھگتِ اُوپجےَ سہجِ پِیارِ بیَراگِ ــ	----	ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
سہجےَ ہی تے سُکھ ساتِ ہوءِ بِنُ سہجےَ جیوݨُ بادِ ــ2ــ	----	ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥

سہجِ سالاہی[1] سدا سدا	ਸਹਜਿ ਸਾਲਾਹੀ ਸਦਾ ਸਦਾ
سہجِ سمادھِ لگاءِ -- | [1]سالاحی-	ਸਹਜਿ ਸਮਾਧਿ ਲਗਾਇ ॥
سہجے ہی گُݨ اُوچرےَ	ਸਹਜੇ ਹੀ ਗੁਣ ਊਚਰੈ
بھگتِ کرے لِو لاءِ --	ਭਗਤਿ ਕਰੇ ਲਿਵ ਲਾਇ ॥
سبدے ہی ہرِ منِ وسےَ	ਸਬਦੇ ਹੀ ਹਰਿ ਮਨਿ ਵਸੈ
رسنا ہرِ رسُ کھاءِ --3--	ਰਸਨਾ ਹਰਿ ਰਸੁ ਖਾਇ ॥੩॥
سہجے کالُ وِڈارِیا	ਸਹਜੇ ਕਾਲੁ ਵਿਡਾਰਿਆ
سچ سرنائی پاءِ --	ਸਚ ਸਰਣਾਈ ਪਾਇ ॥
سہجے ہرِ نامُ منِ وسِیا	ਸਹਜੇ ਹਰਿ ਨਾਮੁ ਮਨਿ ਵਸਿਆ
سچی کار کماءِ --	ਸਚੀ ਕਾਰ ਕਮਾਇ ॥
سے وڈبھاگی جِنی پائِیا	ਸੇ ਵਡਭਾਗੀ ਜਿਨੀ ਪਾਇਆ
سہجے رہے سماءِ --4--	ਸਹਜੇ ਰਹੇ ਸਮਾਇ ॥੪॥
مائِیا وِچِ سہجُ ن اُوپجےَ	ਮਾਇਆ ਵਿਚਿ ਸਹਜੁ ਨ ਊਪਜੈ
مائِیا دُوجےَ بھاءِ --	ਮਾਇਆ ਦੂਜੈ ਭਾਇ ॥
منمُکھ کرم کماوݨے	ਮਨਮੁਖ ਕਰਮ ਕਮਾਵਣੇ
ہئُمےَ جلےَ جلاءِ --	ਹਉਮੈ ਜਲੈ ਜਲਾਇ ॥
جنّمݨُ مرݨُ ن چُوکئی	ਜੰਮਣੁ ਮਰਣੁ ਨ ਚੂਕਈ
پھِرِ پھِرِ آوےَ جاءِ --5--	ਫਿਰਿ ਫਿਰਿ ਆਵੈ ਜਾਇ ॥੫॥

تّرِہُ گُنّا وِچِ سہجُ ن پائیۓ	----	ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ
تّرے گُݨ بھرمِ بھُلاۓ --		ਤ੍ਰੈ ਗੁਣ ਭਰਮਿ ਭੁਲਾਇ ॥
پڑِیۓ گُݨیۓ کِیا کتھیۓ	----	ਪੜੀਐ ਗੁਣੀਐ ਕਿਆ ਕਥੀਐ
جا مُنّڈھہُ گھُتھا جاۓ --		ਜਾ ਮੁੰਢਹੁ ਘੁਥਾ ਜਾਇ ॥
چئُتھے پد مہِ سہجُ ہے	----	ਚਉਥੇ ਪਦ ਮਹਿ ਸਹਜੁ ਹੈ
گُرمُکھِ پلے پاۓ --6--		ਗੁਰਮੁਖਿ ਪਲੈ ਪਾਇ ॥੬॥
نِرگُݨ نامُ نِدھانُ ہے	----	ਨਿਰਗੁਣ ਨਾਮੁ ਨਿਧਾਨੁ ਹੈ
سہجے سوجھی ہوۓ --		ਸਹਜੇ ਸੋਝੀ ਹੋਇ ॥
گُݨونّتی سالاہِیا[1]	----	ਗੁਣਵੰਤੀ ਸਾਲਾਹਿਆ
سچے سچی سوۓ -- | [1]سالاحِیا۔		ਸਚੇ ਸਚੀ ਸੋਇ ॥
بھُلِیا سہجِ مِلائِسی	----	ਭੁਲਿਆ ਸਹਜਿ ਮਿਲਾਇਸੀ
سبدِ مِلاوا ہوۓ --7--		ਸਬਦਿ ਮਿਲਾਵਾ ਹੋਇ ॥੭॥
بِنُ سہجے سبھُ انّدھُ ہے	----	ਬਿਨੁ ਸਹਜੈ ਸਭੁ ਅੰਧੁ ਹੈ
مائِیا موہُ گُبارُ[1] -- | [1]غُبارُ۔		ਮਾਇਆ ਮੋਹੁ ਗੁਬਾਰੁ ॥
سہجے ہی سوجھی پئی	----	ਸਹਜੇ ਹੀ ਸੋਝੀ ਪਈ
سچے سبدِ اپارِ --		ਸਚੈ ਸਬਦਿ ਅਪਾਰਿ ॥
آپے بکھسِ[1] مِلائِئنُ	----	ਆਪੇ ਬਖਸਿ ਮਿਲਾਇਅਨੁ
پوُرے گُر کرتارِ --8-- | [1]بخشِ۔		ਪੂਰੇ ਗੁਰ ਕਰਤਾਰਿ ॥੮॥

سہجے اِدسٹُ پچھاݨئیَ نِربھ ءُ جوتِ نِرنّکارُ ۔۔	----	ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
سبھنا جِیا کا اِکُ داتا جوتی جوتِ مِلاوݨہارُ ۔۔	----	ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
پُورےَ سبدِ سلاہیئےَ[1] جِس دا انّتُ ن پاراوارُ ۔۔9۔۔ |	----	ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
[1]سلاحیئےَ۔		
گِیانِیا کا دھنُ نامُ ہےَ سہجِ کرہِ واپارُ ۔۔	----	ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
اندِنُ لاہا ہرِ نامُ لَینِ اکھُٹ بھرے بھنّڈار ۔۔	----	ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
نانک توٹِ ن آوئی دِیئے دیوݨہارِ ۔۔10۔۔6۔۔23۔۔	----	ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
سِریراگُ مہلا[1] 3 ۔۔ | [1]محلا۔	Page# [69]	ਸਿਰੀਰਾਗੁ ਮਹਲਾ ੩ ॥
ستِگُرِ ملِئےَ پھیرُ ن پوےَ جنم مرݨُ دُکھُ جاءِ ۔۔	----	ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥
پُورےَ سبدِ سبھ سوجھی ہوئی ہرِ نامےَ رہےَ سماءِ ۔۔1۔۔	----	ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥੧॥
من میرے ستِگُر سِءُ چِتُ لاءِ ۔۔	----	ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥

نِرملُ نامُ سد نوتنو آپ وسےَ منِ آءِ --1-- رہاءُ --	----	ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥੧॥ ਰਹਾਉ ॥
ہرِ جیءُ راکھہُ اپُنی سرنائی جِءُ راکھہِ تِءُ رہنا --	----	ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ ॥
گُر کےَ سبدِ جیوتُ مرے گُرمُکھِ بھوجلُ ترنا --2--	----	ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥੨॥
وڈے بھاگِ ناءُ پائیئےَ گُرمتِ سبدِ سُہائی --	----	ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥
آپے منِ وسِیا پرَبھُ کرتا سہجے رہِیا سمائی --3--	----	ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥੩॥
اِکنا منمُکھِ سبدُ ن بھاوے بنّدھنِ بنّدھِ بھوائِیا --	----	ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ ॥
لکھ چئُراسیِہ پھِرِ پھِرِ آوے بِرتھا جنمُ گوائِیا --4--	----	ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ ॥੪॥
بھگتا منِ آننّدُ ہےَ سچےَ سبدِ رنگِ راتے --	----	ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥
اندِنُ گُنڑ گاوہِ سد نِرمل سہجے نامِ سماتے --5--	----	ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥੫॥

گُرمُکھِ انمّرِت باݨی بولہِ
سبھ آتم رامُ پچھاݨی --

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ
ਸਭ ਆਤਮ ਰਾਮੁ ਪਛਾਣੀ ॥

ایکو سیونِ ایکُ ارادھہِ
گُرمُکھِ اکتھ کہاݨی --6--

ਏਕੋ ਸੇਵਨਿ ਏਕੁ ਅਰਾਧਹਿ
ਗੁਰਮੁਖਿ ਅਕਥ ਕਹਾਣੀ ॥੬॥

سچا ساہِبُ[1] سیوِیئےَ
گُرمُکھِ وسےَ منِ آءِ -- | [1]صاحِبُ-

ਸਚਾ ਸਾਹਿਬੁ ਸੇਵੀਐ
ਗੁਰਮੁਖਿ ਵਸੈ ਮਨਿ ਆਇ ॥

سدا رنگِ راتے سچ سِءُ
اپنی کِرپا کرے مِلاءِ --7--

ਸਦਾ ਰੰਗਿ ਰਾਤੇ ਸਚ ਸਿਉ
ਅਪੁਨੀ ਕਿਰਪਾ ਕਰੇ ਮਿਲਾਇ ॥੭॥

آپے کرے کرائے آپے
اِکنا سُتیا دےءِ جگاءِ --

ਆਪੇ ਕਰੇ ਕਰਾਏ ਆਪੇ
ਇਕਨਾ ਸੁਤਿਆ ਦੇਇ ਜਗਾਇ ॥

آپے میلِ مِلائِدا
نانک سبدِ سماءِ --8--7--24--

ਆਪੇ ਮੇਲਿ ਮਿਲਾਇਦਾ
ਨਾਨਕ ਸਬਦਿ ਸਮਾਇ ॥੮॥੭॥੨੪॥

سِریراگُ مہلا[1] 3 -- | [1]محلا-

ਸਿਰੀਰਾਗੁ ਮਹਲਾ ੩ ॥

ستِگُرِ سیوِئےَ منُ نِرملا
بھۓ پوِتُ سریر --

ਸਤਿਗੁਰਿ ਸੇਵਿਐ ਮਨੁ ਨਿਰਮਲਾ
ਭਏ ਪਵਿਤੁ ਸਰੀਰ ॥

منِ آنندُ سدا سُکھُ پائِیا
بھیٹِیا گہِر گنّبھیرُ --

ਮਨਿ ਆਨੰਦੁ ਸਦਾ ਸੁਖੁ ਪਾਇਆ
ਭੇਟਿਆ ਗਹਿਰ ਗੰਭੀਰੁ ॥

سچی سنّگتِ بَیسݨا
سچِ نامِ منُ دھیر --1--

ਸਚੀ ਸੰਗਤਿ ਬੈਸਣਾ
ਸਚਿ ਨਾਮਿ ਮਨੁ ਧੀਰ ॥੧॥

من رے ستگُر سیوِ نِسنگ ـــ	ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥
ستگُر سیوِئے ہرِ منِ وسےَ لگےَ ن مَیلُ پتنگُ ـــ1ـــ رہاءُ ـــ	ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥
سچےَ سبدِ پتِ اُوپجےَ سچے سچا ناءُ ـــ	ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ ॥
جنی ہئُمے مارِ پچھاݨیا ہءُ تِن بلِہارےَ جاءُ ـــ	ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥
منمُکھ سچُ ن جاݨنی تِن ٹھئُر ن کتہو تھاءُ ـــ2ـــ	ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥੨॥
سچُ کھاݨا سچُ پَینݨا سچے ہی وِچ واسُ ـــ	ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥
سدا سچا سالاہݨا[1] سچےَ سبدِ نِواسُ ـــ	ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥
سبھُ آتم رامُ پچھاݨیا گُرمتی نِج گھرِ واسُ ـــ3ـــ	ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥
سچُ ویکھݨُ سچُ بولݨا تنُ منُ سچا ہوءِ ـــ	ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥
سچی ساکھی اُپدیسُ سچُ سچے سچی سوءِ ـــ	ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥

[1] سالاحنا

جنّی سچُ وِساریا سے دُکھیئے چلے روءِ --4--	----	ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥
ستگُر جنی ن سیوِئو سے کِتُ آۓ سنسّارِ --	----	ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥
جم دِرِ بدھے مارِیئہِ کُوک ن سُنّۓ پُوکار --	----	ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥
بِرتھا جنمُ گوائِیا مرِ جنّمہِ وارو وار --5--	----	ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥
ایہُ جگُ جلتا دیکھِ کے بھج پۓ ستِگُر سرنا --	Page# [70]	ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥
ستگُرِ سچُ دِڑائِیا سدا سچِ سنّجمِ رہنا --	----.	ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥
ستگُر سچا ہے بوہِتھا سبدے بھوجلُ ترنا --6--	----	ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥
لکھ چئُراسیہ پھِردے رہے بِنُ ستِگُر مُکت ن ہوئی --	----	ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥
پڑِ پڑِ پنّڈِت مونی تھکے دُوجے بھاءِ پت کھوئی --	----	ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥

سِتگُرِ سبدُ سُݨائِیا بِنُ سچے اورُ ن کوئی --7--	----	ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥੭॥
جو سچےَ لاۓ سے سچِ لگے نِت سچی کار کرنّنِ --	----	ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥
تِنا نِج گھرِ واسا پائِیا سچےَ مِہلِ[1] رہنّنِ -- | [1]محِلِ-	----	ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥
نانک بھگت سُکھیۓ سدا سچےَ نامِ رچنّنِ --8--17--8--25--	----	ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥
سِریراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
جا کءُ مُسکلُ[1] اتِ بݨےَ ڈھوئی کوءِ ن دےءِ -- | [1]مُشکلُ-	----	ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
لاگُو ہوۓ دُسمنا ساک بھِ بھجِ کھلے --	----	ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
سبھو بھجےَ آسرا چُکےَ سبھُ اسراءُ --	----	ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
چِتِ آوےَ اوُس پاربّرہمُ لگےَ ن تتی واءُ --1--	----	ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥
ساہِبُ[1] نِتاݨِیا کا تاݨُ -- | [1]صاحِبُ-	----	ਸਾਹਿਬੁ ਨਿਤਾਣਿਆ ਕਾ ਤਾਣੁ ॥

آءِ ن جائی تھِرُ سدا گُر سبدی سچُ جانڑُ --1-- رہاءُ --	----	ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥
جے کو ہووے دُبلا ننگ بھُکھ کی پیر --	----	ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
دمڑا پلے نا پوے نا کو دیوے دھیر --	----	ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
سُیارتھُ سُیاءُ ن کو کرے نا کِچھُ ہووے کاج --	----	ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
چِتِ آوے اوس پاربرہمُ تا نِہچلُ ہووے راجُ --2--	----	ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥
جا کءُ چِنتا بہُتُ بہُتُ دیہی وِیاپے روگُ --	----	ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
گرِستِ کُٹنب پلیٹیا کدے ہرکھُ کدے سوگُ --	----	ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
گئُنڑُ کرے چہُ کُنٹ کا گھڑی ن بیسنڑُ سوءِ --	----	ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
چِتِ آوے اوس پاربرہمُ تنُ منُ سیتلُ ہوءِ --3--	----	ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥

کامِ کرودھِ موہِ وسِ کِیا کِرپن لوبھِ پِیارُ ــ۔	----	ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
چارے کِلوِکھ اُنِ اگھ کیِئے ہویا اسُر سنّگھارُ ــ۔	----	ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
پوتھی گیِت کوِت کِچھُ کدے ن کرنِ دھرِیا ــ۔	----	ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
چِتِ آوےَ اوسُ پاربرّہمُ تا نِمکھ سِمرت ترِیا ــ۔4ــ۔	----	ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥
ساست سِنّمرِت.بید چارِ مُکھاگر بِچرے ــ۔	----	ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
تپے تپیِسر جوگیِیا تیِرتھِ گونُ کرے ــ۔	----	ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
کھٹُ کرما تے دُگُنّے پوُجا کرتا ناءِ ــ۔	----	ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
رنّگُ ن لگی پاربرّہم تا سرپر نرکے جاءِ ــ۔5ــ۔	----	ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥
راج مِلک سِکدارِییا رس بھوگنّ بِستھار ــ۔	----	ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥

باگ[1] سُہاوے سوہنٹے حلےَ ہُکمُ[2] اپھار ـ ـ | [1]باغ۔ [2]حُکمُ۔	----	ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
رنّگ تماسے[1] بہُ بِدھی چاءِ لگ رہِیا ـ ـ | [1]تماشے۔	----	ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
چِتِ ن آئِئو پاربرّہمُ تا سرپ کی جُونِ گِئیا ـ ـ6ـ ـ	----	ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥
بہُتُ دھناڈھِ اچارونّتُ سوبھا نِرمل رِیتِ ـ ـ	----	ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
مات پِتا سُت بھائِیا ساجن سنّگِ پرِیتِ ـ ـ	----	ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
لسکر[1] ترکسبنّد[2] بنّد جی ءُ جی ءُ سگلی کِیت ـ ـ | [1]لشکر۔ [2]ترکشبنّد۔	----	ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
چِتِ ن آئِئو پاربرّہمُ تا کھڑِ رساتلِ دِیت ـ ـ7ـ ـ	Page# [71]	ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
کائِیا روگُ ن چھِدرّ کِچھُ نا کِچھُ کاڑا سوگُ ـ ـ	----	ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
مِرتُ ن آوی چِتِ تِسُ اہِنِس بھوگے بھوگُ ـ ـ	----	ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥

سبھ کچھُ کیتونُ آپݨا جیءِ ن سنّک دھرِیا --	----	ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
چِتِ ن آئِئو پاربرّہمُ جمکنّکر وِس پرِیا --8--	----	ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
کِرپا کرے جِسُ پاربرّہمُ ہووےَ سادھو سنّگُ --	----	ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
جِءُ جِءُ اوہُ ودھائیئےَ تِءُ تِءُ ہرِ سِءُ رنّگُ --	----	ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
دُہا سِرِیا کا کھسمُ[1] آپِ اورُ ن دُوجا تھاءُ -- | [1] خصم-	----	ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
ستِگُر تُٹھےَ پائِیا نانک سچا ناءُ --9--1--26--	----	ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
سِریراگُ مہلا[1] 5 گھرُ 5 -- | [1] محلا-	----	ਸਿਰੀਰਾਗੁ ਮਹਲਾ ੫ ਘਰੁ ੫ ॥
جانءُ نہی بھاوےَ کون باتا --	----	ਜਾਨਉ ਨਹੀ ਭਾਵੈ ਕਵਨ ਬਾਤਾ ॥
من کھوج مارگُ --1-- رہاءُ --	----	ਮਨ ਖੋਜਿ ਮਾਰਗੁ ॥੧॥ ਰਹਾਉ ॥
دھِیانی دھِیانُ لاوہِ --	----	ਧਿਆਨੀ ਧਿਆਨੁ ਲਾਵਹਿ ॥
گِیانی گِیانُ کماوہِ --	----	ਗਿਆਨੀ ਗਿਆਨੁ ਕਮਾਵਹਿ ॥
پّربھُ کِن ہی جاتا --1--	----	ਪ੍ਰਭੁ ਕਿਨ ਹੀ ਜਾਤਾ ॥੧॥
بھگئُتی رہت جُگتا --	----	ਭਗਉਤੀ ਰਹਤ ਜੁਗਤਾ ॥

جوگی کہت مُکتا --	----	ਜੋਗੀ ਕਹਤ ਮੁਕਤਾ ॥
تپسی تپہِ راتا --2--	----	ਤਪਸੀ ਤਪਹਿ ਰਾਤਾ ॥੨॥
مونی مونِدھاری --	----	ਮੋਨੀ ਮੋਨਿਧਾਰੀ ॥
سنیاسی بَرہمچاری --	----	ਸਨਿਆਸੀ ਬ੍ਰਹਮਚਾਰੀ ॥
اُداسی اُداسِ راتا --3--	----	ਉਦਾਸੀ ਉਦਾਸਿ ਰਾਤਾ ॥੩॥
بھگتِ نوے پرکارا --	----	ਭਗਤਿ ਨਵੈ ਪਰਕਾਰਾ ॥
پنّڈِتُ ویدُ پُکارا --	----	ਪੰਡਿਤੁ ਵੇਦੁ ਪੁਕਾਰਾ ॥
گِرستی گِرستِ دھرماتا --4--	----	ਗਿਰਸਤੀ ਗਿਰਸਤਿ ਧਰਮਾਤਾ ॥੪॥
اِک سبدی بہُ رُوپ اودھُوتا --	----	ਇਕ ਸਬਦੀ ਬਹੁ ਰੂਪਿ ਅਵਧੂਤਾ ॥
کاپڑی کئُتے جاگُوتا --	----	ਕਾਪੜੀ ਕਉਤੇ ਜਾਗੂਤਾ ॥
اِکِ تیرتھِ ناتا --5--	----	ਇਕਿ ਤੀਰਥਿ ਨਾਤਾ ॥੫॥
نِرہار ورتی آپرسا --	----	ਨਿਰਹਾਰ ਵਰਤੀ ਆਪਰਸਾ ॥
اِکِ لُوکِ ن دیوہِ درسا --	----	ਇਕਿ ਲੂਕਿ ਨ ਦੇਵਹਿ ਦਰਸਾ ॥
اِکِ من ہی گیاتا --6--	----	ਇਕਿ ਮਨ ਹੀ ਗਿਆਤਾ ॥੬॥
گھاٹِ ن کِن ہی کہائیا --	----	ਘਾਟਿ ਨ ਕਿਨ ਹੀ ਕਹਾਇਆ ॥
سبھ کہتے ہےَ پائیا --	----	ਸਭ ਕਹਤੇ ਹੈ ਪਾਇਆ ॥
جِسُ میلے سو بھگتا --7--	----	ਜਿਸੁ ਮੇਲੇ ਸੋ ਭਗਤਾ ॥੭॥
سگل اُکتِ اُپاوا --	----	ਸਗਲ ਉਕਤਿ ਉਪਾਵਾ ॥
تِیاگی سرنِ پاوا --	----	ਤਿਆਗੀ ਸਰਨਿ ਪਾਵਾ ॥

نانکُ گُر چرنِ پراتا ــ8ــ2ــ27ــ	----	ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
سِریراگُ مہلا[1] 1 گھرُ 3 ــ | [1]محلا۔	----	ਸਿਰੀਰਾਗੁ ਮਹਲਾ ੧ ਘਰੁ ੩ ॥
جوگی انّدرِ جوگِیا ــ	----	ਜੋਗੀ ਅੰਦਰਿ ਜੋਗੀਆ ॥
تُوںّ بھوگی انّدرِ بھوگِیا ــ	----	ਤੂੰ ਭੋਗੀ ਅੰਦਰਿ ਭੋਗੀਆ ॥
تیرا انّتُ ن پائِیا سُرگِ مچھِ پئِیالِ جیءُ ــ1ــ	----	ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
ہءُ واری ہءُ وارݨےَ کُربانُ[1] تیرے ناو نو ــ1ــ رہاءُ ــ | [1]قُربانُ۔	----	ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
تُدھُ سنّسارُ اُپائِیا ــ	----	ਤੁਧੁ ਸੰਸਾਰੁ ਉਪਾਇਆ ॥
سِرے سِرِ دھنّدھے لائِیا ــ	----	ਸਿਰੇ ਸਿਰਿ ਧੰਧੇ ਲਾਇਆ ॥
ویکھہِ کِیتا آپݨا کرِ کُدرتِ[1] پاسا ڈھالِ جیءُ ــ2ــ | [1]قُدرتِ۔	----	ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
پرگٹِ پاہارےَ جاپدا ــ	----	ਪਰਗਟਿ ਪਾਹਾਰੈ ਜਾਪਦਾ ॥
سبھُ ناوےَ نو پرتاپدا ــ	----	ਸਭੁ ਨਾਵੈ ਨੋ ਪਰਤਾਪਦਾ ॥
ستِگُر باجھُ ن پائِئو سبھ موہی مائِیا جالِ جیءُ ــ3ــ	----	ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
ستِگُر کءُ بلِ جائیئےَ ــ	----	ਸਤਿਗੁਰ ਕਉ ਬਲਿ ਜਾਈਐ ॥

جِتُ مِلِۓَ پرم گتِ پائیۓَ ۔۔	----	ਜਿਤੁ ਮਿਲਿਐ ਪਰਮ ਗਤਿ ਪਾਈਐ ॥
سُرِ نر مُنِ جن لوچدے سو ستِگُرِ دِییا بُجھاءِ جی ءُ ۔۔4۔۔	Page# [72]	ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
ستسنّگتِ کَیسی جاݨیۓَ ۔۔	----	ਸਤਸੰਗਤਿ ਕੈਸੀ ਜਾਣੀਐ ॥
جتھےَ ایکو نامُ وکھاݨیۓَ ۔۔	----	ਜਿਥੈ ਏਕੋ ਨਾਮੁ ਵਖਾਣੀਐ ॥
ایکو نامُ ہُکمُ[1] ہےَ نانک ستِگُرِ دِییا بُجھاءِ جی ءُ ۔۔5۔۔ |	----	ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
[1] حُکمُ۔		
اِہُ جگتُ بھرمِ بھُلاِئیا ۔۔	----	ਇਹੁ ਜਗਤੁ ਭਰਮਿ ਭੁਲਾਇਆ ॥
آپہُ تُدھُ کھُیاِئیا ۔۔	----	ਆਪਹੁ ਤੁਧੁ ਖੁਆਇਆ ॥
پرتاپُ لگا دوہاگݨی بھاگ جِنا کے ناہِ جی ءُ ۔۔6۔۔	----	ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
دوہاگݨی کِیا نِیساݨِیا[1] ۔۔ | [1] نِشاݨِیا۔	----	ਦੋਹਾਗਣੀ ਕਿਆ ਨੀਸਾਣੀਆ ॥
کھسمہُ گھُتھِیا پھِرہِ نِماݨِیا ۔۔	----	ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
مَیلے ویس تِنا کامݨی دُکھی رَیݨِ وِہاءِ جی ءُ ۔۔7۔۔	----	ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
سوہاگݨی کِیا کرمُ کماِئیا ۔۔	----	ਸੋਹਾਗਣੀ ਕਿਆ ਕਰਮੁ ਕਮਾਇਆ ॥
پُورَبِ لِکھِیا پھلُ پاِئیا ۔۔	----	ਪੂਰਬਿ ਲਿਖਿਆ ਫਲੁ ਪਾਇਆ ॥
ندرِ کرے کےَ آپݨی آپے لئے مِلاءِ جی ءُ ۔۔8۔۔	----	ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

ہُکمُ[1] جِنا نوُ مناٸِیا ـ ـ | [1]حُکمُ ـ	----	ਹੁਕਮੁ ਜਿਨਾ ਨੋ ਮਨਾਇਆ ॥
تِن انّترِ سبدُ وساٸِیا ـ ـ	----	ਤਿਨ ਅੰਤਰਿ ਸਬਦੁ ਵਸਾਇਆ ॥
سہِیا سے سوہاگنْڑی جِن سہ نالِ پِیارُ جی ءُ ـ ـ9ـ ـ	----	ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
جِنا بھانْڑے کا رسُ آٸِیا ـ ـ	----	ਜਿਨਾ ਭਾਣੇ ਕਾ ਰਸੁ ਆਇਆ ॥
تِن وِچہُ بھرمُ چُکاٸِیا ـ ـ	----	ਤਿਨ ਵਿਚਹੁ ਭਰਮੁ ਚੁਕਾਇਆ ॥
نانک ستِگُرُ اَیسا جانْڑیٸَ جو سبھسےَ لۓ مِلاءِ جی ءُ ـ ـ10ـ ـ	----	ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
ستِگُرِ مِلِۓَ پھلُ پاٸِیا ـ ـ	----	ਸਤਿਗੁਰਿ ਮਿਲਿਐ ਫਲੁ ਪਾਇਆ ॥
جِنِ وِچہُ اہکرنْڑُ چُکاٸِیا ـ ـ	----	ਜਿਨਿ ਵਿਚਹੁ ਅਹਕਰਣੁ ਚੁਕਾਇਆ ॥
دُرمتِ کا دُکھُ کٹِیا بھاگُ بیَٹھا مستکِ آءِ جی ءُ ـ ـ11ـ ـ	----	ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
انّمرِتُ تیری باݨِیا ـ ـ	----	ਅੰਮ੍ਰਿਤੁ ਤੇਰੀ ਬਾਣੀਆ ॥
تیرِیا بھگتا رِدےَ سماݨِیا ـ ـ	----	ਤੇਰਿਆ ਭਗਤਾ ਰਿਦੈ ਸਮਾਣੀਆ ॥
سُکھ سیوا انّدرِ رکھِۓَ آپنْڑی ندرِ کرہِ نِستارِ جی ءُ ـ ـ12ـ ـ	----	ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
ستِگُرُ مِلِیا جانْڑیٸَ ـ ـ	----	ਸਤਿਗੁਰੁ ਮਿਲਿਆ ਜਾਣੀਐ ॥
جِتُ مِلِۓَ نامُ وکھانْڑیٸَ ـ ـ	----	ਜਿਤੁ ਮਿਲਿਐ ਨਾਮੁ ਵਖਾਣੀਐ ॥

ستِگُر باجھ ن پائِئو سبھ تھکی کرم کماءِ جیءُ --13--	----	ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
ہءُ ستِگُر وِٹہُ گھُمائِیا --	----	ਹਉ ਸਤਿਗੁਰ ਵਿਟਹੁ ਘੁਮਾਇਆ ॥
جِن بھّرمِ بھُلا مارگِ پائِیا --	----	ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
ندرِ کرے جے آپݨی آپے لئے رلاءِ جیءُ --14--	----	ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
تُوںَ سبھنا ماہِ سمائِیا --	----	ਤੂੰ ਸਭਨਾ ਮਾਹਿ ਸਮਾਇਆ ॥
تِن کرتےَ آپُ لُکائِیا --	----	ਤਿਨਿ ਕਰਤੈ ਆਪੁ ਲੁਕਾਇਆ ॥
نانک گُرمُکھِ پرگٹُ ہوئِیا جا کءُ جوتِ دھری کرتارِ جیءُ --15--	----	ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
آپے کھسمِ[1] نِواجِیا -- ‖ [1]خصم-	----	ਆਪੇ ਖਸਮਿ ਨਿਵਾਜਿਆ ॥
جیءُ پِنّڈُ دے ساجِیا --	----	ਜੀਉ ਪਿੰਡੁ ਦੇ ਸਾਜਿਆ ॥
آپݨے سیوک کی پَیج رکھیِیا دُءِ کر مستکِ دھارِ جیءُ --16--	----	ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
سبھِ سنّجم رہے سِیاݨپا --	----	ਸਭਿ ਸੰਜਮ ਰਹੇ ਸਿਆਣਪਾ ॥
میرا پّربھُ سبھ کِچھُ جاݨدا --	----	ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
پّرگٹ پّرتاپُ ورتائِئو سبھُ لوکُ کرےَ جَیکارُ جیءُ --17--	----	ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

میرے گُݨ اوگن ن بیچارِیا --	----	ਮੇਰੇ ਗੁਣ ਅਵਗਨ ਨ ਬੀਚਾਰਿਆ ॥
پّربھِ اپݨا بِردُ سمارِیا --	----	ਪ੍ਰਭਿ ਅਪਣਾ ਬਿਰਦੁ ਸਮਾਰਿਆ ॥
کنّٹھِ لاءِ کےَ رکھِئوݨُ لگےَ ن تتی واءُ جیءُ --18--	----	ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
مےَ منِ تنِ پّربھُو دھِیائِیا --	----	ਮੈ ਮਨਿ ਤਨਿ ਪ੍ਰਭੂ ਧਿਆਇਆ ॥
جیءِ اِچھِڑا پھلُ پائِیا --	----	ਜੀਇ ਇਛਿਅੜਾ ਫਲੁ ਪਾਇਆ ॥
ساہ پاتِساہ[1] سِرِ کھسمُ[2] تُوںّ جپِ نانک جِیوےَ ناءُ جیءُ --19--	----	ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

[1]پاتِشاہ- [2]خصمُ-

Page# [73]

تُدھُ آپے آپُ اُپائِیا --		ਤੁਧੁ ਆਪੇ ਆਪੁ ਉਪਾਇਆ ॥
دُوجا کھیلُ کرِ دِکھلائِیا --	----	ਦੂਜਾ ਖੇਲੁ ਕਰਿ ਦਿਖਲਾਇਆ ॥
سبھُ سچو سچُ ورتدا جِسُ بھاوےَ تِسےَ بُجھاءِ جیءُ --20--	----	ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
گُر پرسادی پائِیا --	----	ਗੁਰ ਪਰਸਾਦੀ ਪਾਇਆ ॥
تتھےَ مائِیا موہُ چُکائِیا --	----	ਤਿਥੈ ਮਾਇਆ ਮੋਹੁ ਚੁਕਾਇਆ ॥
کِرپا کرِ کےَ آپݨی آپے لئے سماءِ جیءُ --21--	----	ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
گوپی نےَ گویالِیا --	----	ਗੋਪੀ ਨੈ ਗੋਆਲੀਆ ॥
تُدھُ آپے گوءِ اُٹھالِیا --	----	ਤੁਧੁ ਆਪੇ ਗੋਇ ਉਠਾਲੀਆ ॥

ہُکمی[1] بھانڈے ساجِیا توُں آپے بھنّنِ سوارِ جی ءُ --22-- |	----	ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
[1]حُکمی-		
جِن ستِگُر سِ ءُ چِت لائِیا --	----	ਜਿਨ ਸਤਿਗੁਰ ਸਿਉ ਚਿਤੁ ਲਾਇਆ ॥
تِنی دُوجا بھاءُ چُکائِیا --	----	ਤਿਨੀ ਦੂਜਾ ਭਾਉ ਚੁਕਾਇਆ ॥
نِرمل جوتِ تِن پرّانِیا اوءِ چلے جنمُ سوارِ جی ءُ --23--	----	ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
تیرِییا سدا سدا چنگِیائِیا --	----	ਤੇਰੀਆ ਸਦਾ ਸਦਾ ਚੰਗਿਆਈਆ ॥
مےَ راتِ دِہے وڈِیائِیا --	----	ਮੈ ਰਾਤਿ ਦਿਹੈ ਵਡਿਆਈਆ ॥
انمنّگِیا دانُ دیونا کہُ نانک سچُ سمالِ جی ءُ --24--1--	----	ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥
سِریراگُ مہلا[1] 5 -- | [1]محلا-	----	ਸਿਰੀਰਾਗੁ ਮਹਲਾ ੫ ॥
پےَ پاءِ منائی سوءِ جی ءُ --	----	ਪੈ ਪਾਇ ਮਨਾਈ ਸੋਇ ਜੀਉ ॥
ستِگُر پُرکھِ مِلائِیا تِس جیوڈُ اورُ ن کوءِ جی ءُ --1-- رہاءُ --	----	ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
گوسائی مِہنّڈا اِٹھڑا --	----	ਗੋਸਾਈ ਮਿਹੰਡਾ ਇਠੜਾ ॥
انّم ابے تھاوہُ مِٹھڑا --	----	ਅੰਮ ਅਬੇ ਥਾਵਹੁ ਮਿਠੜਾ ॥
بھیَنڑ بھائی سبھِ سجنڑا تُدھ جیہا ناہی کوءِ جی ءُ --1--	----	ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥

تیرے مُکمے[1] ساونُ آئِیا -- | [1]حُکمے-	----	ਤੇਰੈ ਹੁਕਮੇ ਸਾਵਣੁ ਆਇਆ ॥
مےَ ست کا ہلُ جوِیاِئیا --	----	ਮੈ ਸਤ ਕਾ ਹਲੁ ਜੋਆਇਆ ॥
ناءُ بیجنڑ لگا آس کرِ ہرِ بوہل بکھس[1] جماءِ جی ءُ --2-- | [1]بخش-	----	ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
ہءُ گُر مِلِ اِکُ پچھانڈا --	----	ਹਉ ਗੁਰ ਮਿਲਿ ਇਕੁ ਪਛਾਣਦਾ ॥
دُیا کاگلُ چِتِ ن جانڈا --	----	ਦੁਯਾ ਕਾਗਲੁ ਚਿਤਿ ਨ ਜਾਣਦਾ ॥
ہرِ اِکتےَ کارےَ لائِئونُ جِءُ بھاوےَ تِنْوےَ نِباہِ جی ءُ --3--	----	ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
تُسی بھوگِہُ بھُنّچہُ بھاِئیہو --	----	ਤੁਸੀ ਭੋਗਿਹੁ ਭੁੰਚਹੁ ਭਾਈਹੋ ॥
گُرِ دِیبانڑِ کواءِ[1] پَیناِئیئو -- | [1]قواءِ-	----	ਗੁਰਿ ਦੀਬਾਣਿ ਕਵਾਇ ਪੈਨਾਈਓ ॥
ہءُ ہوِیا ماہرُ پِنّڈ دا بنّنِ آدے پنّجِ سرِیک[1] جی ءُ --4-- | [1]شرِیک-	----	ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
ہءُ آئِیا ساّمھےَ تِہنّڈِییا --	----	ਹਉ ਆਇਆ ਸਾਮੑੈ ਤਿਹੰਡੀਆ ॥
پنّجِ کِرسانڑ مُجیرے[1] مِہڈِیا -- | [1]مُزیرے-	----	ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
کنّنُ کوئی کڈھِ ن ہنّگھئی نانک وُٹھا گھُگھِ گِراءُ جی ءُ --5--	----	ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
ہءُ واری گھُنّما جاودا --	----	ਹਉ ਵਾਰੀ ਘੁੰਮਾ ਜਾਵਦਾ ॥
اِک ساہا تُدھُ دھِیاِئدا --	----	ਇਕ ਸਾਹਾ ਤੁਧੁ ਧਿਆਇਦਾ ॥

اُجڑُ تھیہُ وسائِئو ہءُ تُدھ وِٹہُ کُربانڑُ[1] جیءُ ــ6ــ | [1]قُربانڑُ-	----	ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
ہرِ اِٹھےَ نِت دھِیائِدا ــ	----	ਹਰਿ ਇਠੈ ਨਿਤ ਧਿਆਇਦਾ ॥
مِن چِنّدی سو پھلُ پائِدا ــ	----	ਮਨਿ ਚਿੰਦੀ ਸੋ ਫਲੁ ਪਾਇਦਾ ॥
سبھے کاج سوارِئنُ لاہِیئنُ من کی بھُکھ جیءُ ــ7ــ	----	ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
مےَ چھڈِیا سبھو دھنّدھڑا ــ	----	ਮੈ ਛਡਿਆ ਸਭੋ ਧੰਧੜਾ ॥
گوسائی سیوی سچڑا ــ	----	ਗੋਸਾਈ ਸੇਵੀ ਸਚੜਾ ॥
نءُ نِدھِ نامُ نِدھانُ ہرِ مےَ پلےَ بدھا چھِکِ جیءُ ــ8ــ	----	ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
مےَ سُکھی ہُونّ سُکھُ پائِیا ــ	----	ਮੈ ਸੁਖੀ ਹੂੰ ਸੁਖੁ ਪਾਇਆ ॥
گُرِ انّترِ سبدُ وسائِیا ــ	----	ਗੁਰਿ ਅੰਤਰਿ ਸਬਦੁ ਵਸਾਇਆ ॥
ستِگُرِ پُرکھِ وِکھالِیا مستکِ دھرِ کےَ ہتھُ جیءُ ــ9ــ	----	ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
مےَ بدھی سچُ دھرم سال ہےَ ــ	----	ਮੈ ਬਧੀ ਸਚੁ ਧਰਮ ਸਾਲ ਹੈ ॥
گُرسِکھا لہدا بھالِ کےَ ــ	----	ਗੁਰਸਿਖਾ ਲਹਦਾ ਭਾਲਿ ਕੈ ॥
پَیر دھووا پکھا پھیردا تِسُ نِوِ نِوِ لگا پاءِ جیءُ ــ10ــ	----	ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
سُنِ گلا گُر پہِ آئِیا ــ	Page# [74]	ਸੁਣਿ ਗਲਾ ਗੁਰ ਪਹਿ ਆਇਆ ॥

نامُ دانُ اِسنانُ دِڑائِیا ۔۔	----	ਨਾਮੁ ਦਾਨੁ ਇਸਨਾਨੁ ਦਿੜਾਇਆ ॥
سبھُ مُکتُ ہوِیا سَیسارڑا نانک سچی بیڑی چاڑِ جیءُ ۔۔11۔۔	----	ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
سبھ سّرِسٹِ سیوے دِنُ راتِ جیءُ ۔۔	----	ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
دے کنّنُ سُنٹہُ ارداِس[1] جیءُ ۔۔ | [1]عرداِس۔	----	ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ٹھوکِ وجاءِ سبھ ڈِٹھِیا تُسِ آپے لئِئنُ چھڈاءِ جیءُ ۔۔12۔۔	----	ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
ہُنِ ہُکمُ[1] ہوِیا مِہرواݨ دا ۔۔ | [1]حُکمُ۔	----	ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
پےَ کوءِ ن کسےَ رجانڈا ۔۔	----	ਪੈ ਕੋਇ ਨ ਕਿਸੈ ਰਞਾਣਦਾ ॥
سبھ سُکھالی وُٹھِیا اِہُ ہوِیا ہلیمی[1] راجُ جیءُ ۔۔13۔۔ | [1]حلیمی۔	----	ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
جھِنّمِ جھِنّمِ انّمرِتُ ورسدا ۔۔	----	ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
بولائِیا بولی کھسم[1] دا ۔۔ | [1]خصم۔	----	ਬੋਲਾਇਆ ਬੋਲੀ ਖਸਮ ਦਾ ॥
بہُ ماݨُ کِیا تُدھُ اُپرے تُوںّ آپے پائِہِ تھاءِ جیءُ ۔۔14۔۔	----	ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
تیرِیا بھگتا بھُکھ سد تیرِییا ۔۔	----	ਤੇਰਿਆ ਭਗਤਾ ਭੁਖ ਸਦ ਤੇਰੀਆ ॥
ہرِ لوچا پُورن میرِییا ۔۔	----	ਹਰਿ ਲੋਚਾ ਪੂਰਨ ਮੇਰੀਆ ॥
دیہُ درسُ سُکھداتِیا مےَ گلِ وِچِ لیَہُ مِلاءِ جیءُ ۔۔15۔۔	----	ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ ॥੧੫॥

تُدھُ جیوڈُ اورُ ن بھالیا ـــ	----	ਤੁਧੁ ਜੇਵਡੁ ਅਵਰੁ ਨ ਭਾਲਿਆ ॥
تُوںّ دِیپ لوء پئِیالیا ـــ	----	ਤੂੰ ਦੀਪ ਲੋਅ ਪਇਆਲਿਆ ॥
تُوںّ تھانِ تھنںّترِ روِ رہِیا نانکُ بھگتا سچُ ادھارُ جیءُ ـــ16ـــ	----	ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
ہءُ گوسائی دا پہِلوانڑا ـــ	----	ਹਉ ਗੋਸਾਈ ਦਾ ਪਹਿਲਵਾਨੜਾ ॥
مےَ گُر مِلِ اُچ دُمالڑا ـــ	----	ਮੈ ਗੁਰ ਮਿਲਿ ਉਚ ਦੁਮਾਲੜਾ ॥
سبھ ہوئی چھِنّجھ اِکٹھِیا دیُ بَیٹھا وکھےَ آپِ جیءُ ـــ17ـــ	----	ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
وات وجنِ ٹمّک بھیرِییا ـــ	----	ਵਾਤ ਵਜਨਿ ਟੰਮਕ ਭੇਰੀਆ ॥
مل لتھے لَیدے پھیرِییا ـــ	----	ਮਲ ਲਥੇ ਲੈਦੇ ਫੇਰੀਆ ॥
نِہتے پنّجِ جُیان مےَ گُر تھاپِی دِتی کنّڈِ جیءُ ـــ18ـــ	----	ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
سبھ اِکٹھے ہوءِ آئِیا ـــ	----	ਸਭ ਇਕਠੇ ਹੋਇ ਆਇਆ ॥
گھرِ جاسنِ واٹ وٹائِیا ـــ	----	ਘਰਿ ਜਾਸਨਿ ਵਾਟ ਵਟਾਇਆ ॥
گُرمُکھِ لاہا لےَ گئے منمُکھ چلے مُولُ گواءِ جیءُ ـــ19ـــ	----	ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
تُوںّ ورنا چِہنا باہرا ـــ	----	ਤੂੰ ਵਰਨਾ ਚਿਹਨਾ ਬਾਹਰਾ ॥
ہرِ دِسہِ ہاجرُ جاہرا[1] ـــ | [1]ظاہرا۔	----	ਹਰਿ ਦਿਸਹਿ ਹਾਜਰੁ ਜਾਹਰਾ ॥

سُنِ سُنِ تُجھےَ دھِیائِدے تیرے بھگت رتے گُنٹاسُ جیءُ --20--	----	ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
مےَ جُگِ جُگ دیےَ سیوڑی --	----	ਮੈ ਜੁਗਿ ਜੁਗਿ ਦਯੈ ਸੇਵੜੀ ॥
گُرِ کٹی مِہڈی جیوڑی --	----	ਗੁਰਿ ਕਟੀ ਮਿਹਡੀ ਜੇਵੜੀ ॥
ہءُ باہُڑِ چھِنّجھ ن نچئُو نانکُ اَءُسرُ لدھا بھالِ جیءُ --29--2--21--	----	ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سِرِیراگُ مہلا[1] 1 پہرے گھرُ 1 -- | محلا[1]-	----	ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ہِلےَ پہرےَ رَینٹِ کےَ ونٛجارِیا مِتّرا ہُکمِ[1] پئِیا گربھاسِ -- | حُکمِ[1]-	----	ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
اُردھ تپُ انّترِ کرے ونٛجارِیا مِتّرا کھسم[1] سیتی ارداسِ[2] -- | خصم[1]- عرداسِ[2]-	----	ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
کھسم[1] سیتی ارداسِ[2] وکھانٹےَ اُردھ دھِیانِ لِو لاگا -- | خصم[1]- عرداسِ[2]-	----	ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
نا مرجادُ آئِیا کلِ بھِیترِ باہُڑِ جاسی ناگا --	----	ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥

جَیسی کلم[1] وُڑی ہےَ مستکِ تَیسی جِیئڑے پاسِ -- | قلم[1]-	----	ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
کہُ نانک پّرانٹی ہِلےَ پہرے ہُکمِ[1] پئِیا گربھاسِ --1-- | حُکمِ[1]-	----	ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
دُوجےَ پہرے رَینٹِ کےَ ونجارِیا مِتّرا وِسرِ گئِیا دھِیانُ --	Page# [75]	ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ہتھو ہتھِ نچائیئےَ ونجارِیا مِتّرا جِءُ جسُدا گھرِ کانُ --	----	ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ہتھو ہتھِ نچائیئےَ پّرانٹی مات کہےَ سُتُ میرا --	----	ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
چیتِ اچیت مُوڑ من میرے انّتِ نہی کِچھُ تیرا --	----	ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
جِنِ رچِ رچِیا تِسہِ ن جانٹےَ من بھِیترِ دھرِ گِیانُ --	----	ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
کہُ نانک پّرانٹی دُوجےَ پہرے وِسرِ گئِیا دھِیانُ --2--	----	ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥
تیجےَ پہرے رَینٹِ کےَ ونجارِیا مِتّرا دھن جوبن سِءُ چِتُ --	----	ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥

ہرِ کا نامُ ن چیتھی ونْجارِیا مِتّرا
بدھا چھُٹہِ جِتُ ـــ

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ
ਬਧਾ ਛੁਟਹਿ ਜਿਤੁ ॥

ہرِ کا نامُ ن چیتےَ پرّانْی
بِکلُ بھِئیا سنّگِ مائِیا ـــ

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ
ਬਿਕਲੁ ਭਇਆ ਸੰਗਿ ਮਾਇਆ ॥

دھن سِءُ رتا جوبنِ متا
اہِلا جنمُ گوائِیا ـــ

ਧਨ ਸਿਉ ਰਤਾ ਜੋਬਨਿ ਮਤਾ
ਅਹਿਲਾ ਜਨਮੁ ਗਵਾਇਆ ॥

دھرم سیتی واپارُ ن کیتو
کرمُ ن کیتو مِتُ ـــ

ਧਰਮ ਸੇਤੀ ਵਾਪਾਰੁ ਨ ਕੀਤੋ
ਕਰਮੁ ਨ ਕੀਤੋ ਮਿਤੁ ॥

کہُ نانک تیجےَ پہرےَ پرّانْی
دھن جوبن سِءُ چِتُ ـــ3ـــ

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ
ਧਨ ਜੋਬਨ ਸਿਉ ਚਿਤੁ ॥੩॥

چءُتھےَ پہرےَ رَینْ ِکےَ ونْجارِیا مِتّرا
لاوی آئِیا کھیتُ ـــ

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਲਾਵੀ ਆਇਆ ਖੇਤੁ ॥

جا جمِ پکڑِ چلائِیا ونْجارِیا مِتّرا
کسےَ ن مِلِیا بھیتُ ـــ

ਜਾ ਜਮਿ ਪਕੜਿ ਚਲਾਇਆ ਵਣਜਾਰਿਆ
ਮਿਤ੍ਰਾ
ਕਿਸੈ ਨ ਮਿਲਿਆ ਭੇਤੁ ॥

بھیتُ چیتُ ہرِ کسےَ ن مِلِئو
جا جمِ پکڑِ چلائِیا ـــ

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ
ਜਾ ਜਮਿ ਪਕੜਿ ਚਲਾਇਆ ॥

جھوُٹھا رُدنُ ہویا دویالےَ[1]
کھِن مہِ بھِئیا پرائِیا ـــ | [1]دویالےَ ـ

ਝੂਠਾ ਰੁਦਨੁ ਹੋਆ ਦੁੋਆਲੈ
ਖਿਨ ਮਹਿ ਭਇਆ ਪਰਾਇਆ ॥

سائی وستُ پراپتِ ہوئی جِسُ سِءُ لائِیا ہیتُ ۔۔	----	ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
کہُ نانک پرّانٹی چئُتھےَ پہرےَ لاوی لُنِّیا کھیتُ ۔۔4۔۔1۔۔	----	ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥
سِرِیراگُ مہلا[1] 1 ۔۔ | [1]محلا۔	----	ਸਿਰੀਰਾਗੁ ਮਹਲਾ ੧ ॥
پہِلےَ پہرےَ رَینِڑ کےَ ونّجارِیا مِترّا بالک بُدھِ اچیتُ ۔۔	----	ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
کھِیرُ پیئےَ کھیلائیئےَ ونّجارِیا مِترّا مات پِتا سُت ہیتُ ۔۔	----	ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥
مات پِتا سُت نیہُ گھنیرا مائِیا موہُ سبائی ۔۔	----	ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
سنّجوگی آئِیا کِرتُ کمائِیا کرنٹی کار کرائی ۔۔	----	ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
رام نام بِنُ مُکتِ ن ہوئی بُوڈی دُوجےَ ہیتِ ۔۔	----	ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
کہُ نانک پرّانٹی پہِلےَ پہرےَ چھُوٹہِگا ہرِ چیتِ ۔۔1۔۔	----	ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥
دُوجےَ پہرےَ رَینِڑ کےَ ونّجارِیا مِترّا بھرِ جوبنِ مےَ متِ ۔۔	----	ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥

ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ
ਅੰਧੁਲੇ ਨਾਮੁ ਨ ਚਿਤਿ ॥

اہِنِس کامِ وِیاپِیا ونْجارِیا مِتّرا
انّدھُلے نامُ ن چِتِ --

ਰਾਮ ਨਾਮੁ ਘਟ ਅੰਤਰਿ ਨਾਹੀ
ਹੋਰਿ ਜਾਣੈ ਰਸ ਕਸ ਮੀਠੇ ॥

رام نامُ گھٹ انّترِ ناہی
ہورِ جانْئے رس کس مِٹھے --

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ
ਜਨਮਿ ਮਰਹੁਗੇ ਝੂਠੇ ॥

گِیانُ دھِیانُ گُنْ سنّجمُ ناہی
جنمِ مرہُگے جھُوٹھے --

ਤੀਰਥ ਵਰਤ ਸੁਚਿ ਸੰਜਮੁ ਨਾਹੀ
ਕਰਮੁ ਧਰਮੁ ਨਹੀ ਪੂਜਾ ॥

تیرتھ ورت سُچِ سنّجمُ ناہی
کرمُ دھرمُ نہی پُوجا --

ਨਾਨਕ ਭਾਇ ਭਗਤਿ ਨਿਸਤਾਰਾ
ਦੁਬਿਧਾ ਵਿਆਪੈ ਦੂਜਾ ॥੨॥

نانک بھاءِ بھگتِ نِستارا
دُبِدھا وِیاپے دُوجا --2--

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਸਰਿ ਹੰਸ ਉਲਥੜੇ ਆਇ ॥

تیجے پہرے رَینْ کے ونْجارِیا مِتّرا
سرِ ہنّس اُلتھڑے آءِ --

ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ
ਆਵ ਘਟੈ ਦਿਨੁ ਜਾਇ ॥

جوبنُ گھٹے جرُویا جِنْئے ونْجارِیا مِتّرا
آو گھٹے دِنُ جاءِ --

Page# [76]

ਅੰਤਿ ਕਾਲਿ ਪਛੁਤਾਸੀ ਅੰਧੁਲੇ
ਜਾ ਜਮਿ ਪਕੜਿ ਚਲਾਇਆ ॥

انّتِ کالِ پچھُتاسی انّدھُلے
جا جمِ پکڑِ چلائِیا --

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ
ਖਿਨ ਮਹਿ ਭਇਆ ਪਰਾਇਆ ॥

سبھُ کِچھُ اپُنا کرِ کرِ راکھِیا
کھِن مہِ بھئِیا پرائِیا --

بُدھِ وِسرجی گئی سِیانٹپ کرِ اوگنٹ پچھُتاءِ --	----	ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥
کہُ نانک پّرانٹی تیجےَ پہرےَ پّربھُ چیتہُ لِو لاءِ --3--	----	ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥
چئُتھےَ پہرےَ رَینٹِ کے ونٹجارِیا مِتّرا بِردھِ بھئِیا تنُ کھِینٹُ --	----	ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥
اکھی انّدھُ ن دِیسئی ونٹجارِیا مِتّرا کنّنی سُنٹےَ ن وَینٹ --	----	ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥
اکھی انّدھُ جیبھ رسُ ناہی رہے پراکءُ تانٹا --	----	ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥
گُنٹ انّترِ ناہی کِءُ سُکھُ پاوےَ منمُکھ آونٹ جانٹا --	----	ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥
کھڑُ پکی کُڑِ بھجےَ بِنسےَ آءِ چلےَ کِیا مانٹُ --	----	ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥
کہُ نانک پّرانٹی چئُتھےَ پہرےَ گُرمُکھِ سبدُ پچھانٹُ --4--	----	ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥
اوڑکُ آئِیا تِن ساہِیا ونٹجارِیا مِتّرا جرُ جرواںٹا کنّنِ --	----	ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥

اِک رتی گُݨ ن سماݨیا ونجارِیا مِتّرا اوگݨ کھڑسن بنّن --	----	ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥
گُݨ سنّجمِ جاوے چوٹ ن کھاوے نا تِس جنّمݨُ مرݨا --	----	ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥
کالُ جالُ جمُ جوہِ ن ساکے بھاءِ بھگتِ بھے ترݨا --	----	ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥
پتِ سیتی جاوے سہجِ سماوے سگلے دُوکھ مِٹاوے --	----	ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥
کہُ نانک پّرانْی گُرمُکھِ چھُوٹے ساچے تے پتِ پاوے --5--2--	----	ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥
سِریراگُ مہلا[1] 4 -- | [1]محلا-	----	ਸਿਰੀਰਾਗੁ ਮਹਲਾ ੪ ॥
پہلے پہرے رَینِ کے ونجارِیا مِتّرا ہرِ پائِیا اُدر منّجھارِ --	----	ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥
ہرِ دھیاوے ہرِ اُچرے ونجارِیا مِتّرا ہرِ ہرِ نامُ سمارِ --	----	ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥
ہرِ ہرِ نامُ جپے آرادھے وِچ اگنی ہرِ جپ جیوِیا --	----	ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥
باہرِ جنمُ بھئِیا مُکھِ لاگا سرسے پِتا مات تھیوِیا --	----	ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥

جِس کی وستُ تِسُ چیتہُ پرّانْی کرِ ہِردے گُرمُکھِ بیچارِ --	----	ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥
کہُ نانک پرّانْی پہِلے پہرے ہرِ جپیئےَ کرِپا دھارِ --1--	----	ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥
دُوجے پہرے رَینْ کے ونْجارِیا مِترّا منُ لاگا دُوجے بھاءِ --	----	ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥
میرا میرا کرِ پالیئے ونْجارِیا مِترّا لے مات پِتا گلِ لاءِ --	----	ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥
لاوے مات پِتا سدا گل سیتی منِ جانْے کھٹِ کھوائے --	----	ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥
جو دیوے تِسے ن جانْے مُوڑا دِتے نو لپٹائے --	----	ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥
کوئی گُرمُکھِ ہووے سُ کرے وِیچارُ ہرِ دھِیاوے منِ لِو لاءِ --	----	ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥
کہُ نانک دُوجے پہرے پرّانْی تِسُ کالُ ن کبہُوںّ کھاءِ --2--	----	ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥
تیجے پہرے رَینْ کے ونْجارِیا مِترّا منُ لگا آلِ جنّجالِ --	----	ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥

دھنُ چِتوے دھنُ سنچوے ونجارِیا مِترا ہرِ ناما ہرِ ن سمالِ --	----	ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥
ہرِ ناما ہرِ ہرِ کدے ن سمالے جِ ہووے انّتِ سکھائی --	----	ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥
اِہُ دھنُ سنّپے مائِیا جھوٹھی انّتِ چھوڈِ چلِیا پچھُتائی --	Page# [77]	ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
جِس نو کِرپا کرے گُرُ میلے سو ہرِ ہرِ نامُ سمالِ --	----	ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥
کہُ نانک تیجے پہرے پرانی سے جاءِ ملے ہرِ نالِ --3--	----	ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥
چئُتھے پہرے رَینڑِ کے ونجارِیا مِترا ہرِ چلنڑ ویلا آدی --	----	ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥
کرِ سیوہُ پُورا ستگُرو ونجارِیا مِترا سبھ چلی رَینڑِ وِہادی --	----	ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥
ہرِ سیوہُ کھِنُ کھِنُ ڈھِل مُولِ ن کرِہُ جِتُ استھِرُ جُگُ جُگُ ہووہُ --	----	ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥
ہرِ سیتی سد مانڑہُ رلیِیا جنم مرنڑ دُکھ کھووہُ --	----	ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥

گُر ستگُر سُیامی بھیدُ ن جانْہُ جِتُ مِلِ ہرِ بھگتِ سُکھانْدی --	----	ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
کہُ نانک پّرانْی چئُتھےَ پہرے سپھلِئُو رَینْ بھگتا دی --4--1--3--	----	ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥
سِریراگُ مہلا[1] 5 -- | محلا[1]	----	ਸਿਰੀਰਾਗੁ ਮਹਲਾ ੫ ॥
ہِلےَ پہرے رَینْ کےَ ونْجارِیا مِتّرا دھرِ پائِتا اُدرے ماہِ --	----	ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥
دسی ماسی مانسُ کیِیا ونْجارِیا مِتّرا کرِ مُہلتِ کرم کماہِ --	----	ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥
مُہلتِ کرِ دِینی کرم کمانْے جَیسا لِکھتُ دھُرِ پائِیا --	----	ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥
مات پِتا بھائی سُت بنِتا تِن بھیِترِ پّربھُو سنّجوئِیا --	----	ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥
کرم سُکرمُ کرائے آپے اِس جنّتےَ وسِ کِچھُ ناہِ --	----	ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥
کہُ نانک پّرانْی ہِلےَ پہرے دھرِ پائِتا اُدرے ماہِ --1--	----	ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥
دوُجےَ پہرے رَینْ کےَ ونْجارِیا مِتّرا بھرِ جُیانی لہری دےءِ --	----	ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥

بُرا بھلا ن پچھانڑئی ونجارِیا مِتّرا مَنُ متا اہنّمےءِ --	----	ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
بُرا بھلا ن پچھانڑَے پّرانڑی آگےَ پنّتھُ کرارا --	----	ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥
پُورا ستِگُرُ کبہُوںّ ن سیوِیا سِرِ ٹھاڈھے جم جنّدارا --	----	ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥
دھرم راءِ جب پکرِس بورے تب کِیا جبابُ کرےءِ --	----	ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥
کہُ نانک دُوجےَ پہرےَ پّرانڑی بھرِ جوبنُ لہری دےءِ --2--	----	ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥
تیجےَ پہرےَ رَینڑِ کےَ ونجارِیا مِتّرا بِکھُ سنّچےَ انّدھُ اگیانُ --	----	ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥
پُتّرِ کلتّرِ موہِ لپٹِیا ونجارِیا مِتّرا انّترِ لہرِ لوبھانُ --	----	ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥
انّترِ لہرِ لوبھانُ پرانی سو پّربھُ چِتِ ن آوےَ --	----	ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥
سادھسنّگتِ سِءُ سنّگُ ن کِیا بہُ جونی دُکھُ پاوےَ --	----	ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥

سِرجنہارُ وِسارِیا سُیامی اِک نِمکھ ن لگو دھِیانُ --	----	ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥
کہُ نانک پرّانی تیجے پہرے بِکھُ سنّچے اندھُ اگیانُ --3--	----	ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥
چئُتھے پہرے رَینڑِ کے ونجارِیا مِترّا دِنُ نیڑے آئِیا سوءِ --	----	ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥
گُرمُکھِ نامُ سمالِ تُوںّ ونجارِیا مِترّا تیرا درگہ بیلی ہوءِ --	----	ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥
گُرمُکھِ نامُ سمالِ پرانڑی انتے ہوءِ سکھائی --	----	ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
اِہُ موہُ مائِیا تیرے سنّگِ ن چالے جھُوٹھی پرّیتِ لگائی --	Page# [78]	ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥
سگلی رَینڑِ گُدری اندھِیاری سیوِ ستِگُرُ چانڑُ ہوءِ --	----	ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
کہُ نانک پرّانی چئُتھے پہرے دِنُ نیڑے آئِیا سوءِ --4--	----	ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥
لِکھِیا آئِیا گووِنّد کا ونجارِیا مِترّا اُٹھِ چلے کماںٹا ساتھِ --	----	ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥

اِک رتی بِلم ن دیونی ونجارِیا مِترّا اونی تکڑے پاۓ ہاتھ --	ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
لِکھیا آئیا پکڑِ چلائیا منمُکھ سدا دُہیلے --	ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥
جِنی پُورا ستِگُرُ سیوِیا سے درگہ سدا سُہیلے --	ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
کرم دھرتی سرِیرُ جُگ انّترِ جو بووے سو کھاتِ --	ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥
کہُ نانک بھگت سوہہِ دروارے منمُکھ سدا بھواتِ --5--1--4--	ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥
سِرِیراگُ مہلا[1] 4 گھرُ 2 چھنّت | محلا[1]-	ਸਿਰੀਰਾਗੁ ਮਹਲਾ ੪ ਘਰੁ ੨ ਛੰਤ
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
مُندھ اِیانی پیئیڑے کِء کرِ ہرِ درسنُ پِکھے --	ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
ہرِ ہرِ اپنی کرِپا کرے گُرمُکھ ساہُرڑے کنّم سِکھے --	ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
ساہُرڑے کنّم سِکھے گُرمُکھِ ہرِ ہرِ سدا دھِیاۓ --	ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥

سہیا وِچ پھرے سُہیلی ہرِ درگہ باہ لُڈائے --	----	ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
لیکھا دھرم راءِ کی باکی جپ ہر ہر نامُ کِرکھے --	----	ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
مُندّھ اِیانْی پیئیڑے گُرمُکھِ ہرِ درسنُ دِکھے --1--	----	ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥
وِیاہُ ہویا میرے بابُلا گُرمُکھے ہر پائیا --	----	ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
اَگیانُ اندّھیرا کٹیا گُر گیانُ پرچنڈّ بلائیا --	----	ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
بلیا گُر گیانُ اندّھیرا بِنسِیا ہرِ رتنُ پدارتھُ لادھا --	----	ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
ہئُمے روگُ گئیا دُکھُ لاتھا آپُ آپے گُرمتِ کھادھا --	----	ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
اکال مُورتِ ورُ پائیا اِبناسی نا کدے مرے ن جائیا --	----	ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
وِیاہُ ہویا میرے بابوُلا گُرمُکھے ہر پائیا --2--	----	ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥

ہرِ ستِ ستے میرے بابُلا
ہرِ جن مِل جنّج سُہنّدی --

ਹਰਿ ਸਤਿ ਸਤੇ ਮੇਰੇ ਬਾਬੁਲਾ
ਹਰਿ ਜਨ ਮਿਲਿ ਜੰਞ ਸੁਹੰਦੀ ॥

پیوکڑے ہرِ جپ سُہیلی
وِچ ساہُرڑے کھری سوہنّدی --

ਪੇਵਕੜੈ ਹਰਿ ਜਪਿ ਸੁਹੇਲੀ
ਵਿਚਿ ਸਾਹੁਰੜੈ ਖਰੀ ਸੋਹੰਦੀ ॥

ساہُرڑے وِچ کھری سوہنّدی
جِن پیوکڑے نامُ سمالیا --

ਸਾਹੁਰੜੈ ਵਿਚਿ ਖਰੀ ਸੋਹੰਦੀ
ਜਿਨਿ ਪੇਵਕੜੈ ਨਾਮੁ ਸਮਾਲਿਆ ॥

سبھ سپھلِئو جنمُ تِنا دا گُرمُکھِ
جِنا منُ جِتِ پاسا ڈھالیا --

ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ
ਜਿਨਾ ਮਨੁ ਜਿਣਿ ਪਾਸਾ ਢਾਲਿਆ ॥

ہرِ سنّت جنا مِل کارجُ سوہِیا
ورُ پائِیا پُرکھُ اننّدی --

ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ
ਵਰੁ ਪਾਇਆ ਪੁਰਖੁ ਅਨੰਦੀ ॥

ہرِ ستِ ستِ میرے بابولا
ہرِ جن مِل جنّج سوہنّدی[1] --3-- |

ਹਰਿ ਸਤਿ ਸਤਿ ਮੇਰੇ ਬਾਬੋਲਾ
ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥

[1]سوہنّدی-

ہرِ پربھ میرے بابُلا
ہرِ دیوہُ دانُ مے داجو --

ਹਰਿ ਪ੍ਰਭੁ ਮੇਰੇ ਬਾਬੁਲਾ
ਹਰਿ ਦੇਵਹੁ ਦਾਨੁ ਮੈ ਦਾਜੋ ॥

ہرِ کپڑو ہرِ سوبھا دیوہُ
جِتُ سورے میرا کاجو --
Page# [79]
ਹਰਿ ਕਪੜੋ ਹਰਿ ਸੋਭਾ ਦੇਵਹੁ
ਜਿਤੁ ਸਵਰੈ ਮੇਰਾ ਕਾਜੋ ॥

ہرِ ہرِ بھگتی کاجُ سُہیلا
گُرِ ستِگُرِ دانُ دِوائِیا --

ਹਰਿ ਹਰਿ ਭਗਤੀ ਕਾਜੁ ਸੁਹੇਲਾ
ਗੁਰਿ ਸਤਿਗੁਰਿ ਦਾਨੁ ਦਿਵਾਇਆ ॥

ਖੰਡਿ ਵਰਭੰਡਿ ਹਰਿ ਸੋਭਾ ਹੋਈ
ਇਹੁ ਦਾਨੁ ਨ ਰਲੈ ਰਲਾਇਆ ॥

کھنّڈِ وربھنّڈِ ہرِ سوبھا ہوئی
اِہُ دانُ ن رلےَ رلائِیا --

ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ
ਸੁ ਕੂੜੁ ਅਹੰਕਾਰੁ ਕਚੁ ਪਾਜੋ ॥

ہورِ منمُکھ داجُ جِ رکھِ دِکھالہِ
سُ کُوڑُ اہنّکارُ کچُ پاجو --

ਹਰਿ ਪ੍ਰਭ ਮੇਰੇ ਬਾਬੁਲਾ
ਹਰਿ ਦੇਵਹੁ ਦਾਨੁ ਮੈ ਦਾਜੋ ॥੪॥

ہرِ پرّبھ میرے بابُلا
ہرِ دیوہُ دانُ مےَ داجو --4--

ਹਰਿ ਰਾਮ ਰਾਮ ਮੇਰੇ ਬਾਬੋਲਾ
ਪਿਰ ਮਿਲਿ ਧਨ ਵੇਲ ਵਧੰਦੀ ॥

ہرِ رام رام میرے بابولا
پِر مِلِ دھن ویل ودھنّدی --

ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ
ਸਦ ਪੀੜੀ ਗੁਰੂ ਚਲੰਦੀ ॥

ہرِ جُگہ جُگو جُگ جُگہ جُگو
سدپیڑی گُرُو چلنّدی --

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ
ਜਿਨੀ ਗੁਰਮੁਖਿ ਨਾਮੁ ਧਿਆਇਆ ॥

جُگِ جُگِ پیڑی چلےَ ستِگُر کی
جِنی گُرمُکھِ نامُ دھِیائِیا --

ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ
ਨਿਤ ਦੇਵੈ ਚੜੈ ਸਵਾਇਆ ॥

ہرِ پُرکھُ ن کب ہی بِنسےَ جاوےَ
نِت دیوےَ چڑےَ سوائِیا --

ਨਾਨਕ ਸੰਤ ਸੰਤ ਹਰਿ ਏਕੋ
ਜਪਿ ਹਰਿ ਹਰਿ ਨਾਮੁ ਸੋਹੰਦੀ ॥

نانک سنّت سنّت ہرِ ایکو
جپِ ہرِ ہرِ نامُ سوہنّدی --

ਹਰਿ ਰਾਮ ਰਾਮ ਮੇਰੇ ਬਾਬੁਲਾ
ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥

ہرِ رام رام میرے بابُلا
پِر مِلِ دھن ویل ودھنّدی --5--1--

ਸਿਰੀਰਾਗੁ ਮਹਲਾ ੫ ਛੰਤ

سِرِیراگُ مہلا[1] 5 چھنّت | [1]محلا-

ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
من پیارِیا جیءُ مِترا گوبِند نامُ سمالے --	----	ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
من پیارِیا جی مِترا ہرِ نِبہے تیرے نالے --	----	ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
سنگِ سہائی ہرِ نامُ دھِیائی برتھا کوءِ ن جائے --	----	ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
من چِندے سیئی پھل پاوہِ چرنْ کمل چِت لائے --	----	ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
جلِ تھلِ پُورِ رہِیا بنواری گھٹِ گھٹ ندرِ نِہالے --	----	ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
نانکُ سِکھ دےءِ من پرِیتم سادھسنگِ بھرمُ جالے --1--	----	ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥
من پیارِیا جی مِترا ہرِ بِنُ جھُوٹھُ پسارے --	----	ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
من پیارِیا جیءُ مِترا بِکھُ ساگرُ سنسارے --	----	ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
چرنْ کمل کرِ بوہِتھُ کرتے سہسا دُوکھُ ن بیاپے --	----	ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥

گُرُ پُورا بھیٹےَ وڈبھاگی آٹھ پہر پرّبھُ جاپےَ --	----	ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
آدِ جُگادی سیوک سُیامی بھگتا نامُ ادھارے --	----	ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
نانکُ سِکھ دےءِ من پرِّیتم بِنُ ہرِ جھُوٹھ پسارے --2--	----	ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥
من پیارِیا جیءُ مِترّا ہرِ لدے کھیپ سولی --	----	ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
من پیارِیا جیءُ مِترّا ہرِ درُ نِہچلُ ملی --	----	ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
ہرِ درُ سیوے الکھ ابھیوے نِہچلُ آسنُ پائِیا --	----	ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
تہ جنم ن مرنُ ن آونُ جاݨا سنّسا دُوکھُ مِٹائِیا --	----	ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
چِترّ گُپت کا کا گدُ پھارِیا جمدُوتا کُچھُو ن چلی --	----	ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
نانکُ سِکھ دےءِ من پرِّیتم ہرِ لدے کھیپ سولی --3--	----	ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

مَن پِیارِیا جیءُ مِتّرا کرِ سنّتا سنّگِ نِواسو ـ ـ	----	ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥
مَن پِیارِیا جیءُ مِتّرا ہرِ نامُ جپت پرگاسو ـ ـ	----	ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥
سِمرِ سُیامی سُکھ گامی اِچھ سگلی پُنّنِیا ـ ـ	----	ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥
پُربے کماۓ سّرِیرنّگ پاۓ ہرِ ملے چِری وِچھُنّنِیا ـ ـ	Page# [80]	ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥
انّترِ باہرِ سربتِ روِیا مَنِ اُپجِیا بِسُیاسو ـ ـ	----	ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥
نانکُ سِکھ دےءِ من پّرِیتم کرِ سنّتا سنّگِ نِواسو ـ ـ4ـ ـ	----	ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥
مَن پِیارِیا جیءُ مِتّرا ہرِ پّریم بھگتِ منُ لِینا ـ ـ	----	ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥
مَن پِیارِیا جیءُ مِتّرا ہرِ جل مِلِ جِیوے مِینا ـ ـ	----	ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥
ہرِ پی آگھانے انّمرِت بانے سّرب سُکھا من وُٹھے ـ ـ	----	ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥

سّرِیدھر پاۓ منگل گاۓ اِچھ پُنّی ستِگُر تُٹھے --	----	ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥
لڑِ لینے لاۓ نءُ نِدھِ پاۓ ناءُ سربُس ٹھاکُرِ دِینا --	----	ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥
نانک سِکھ سنّت سمجھائی ہرِ پرّیم بھگتِ منُ لینا --5--1--2--	----	ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥
سِریراگ کے چھنّت مہلا[1] 5 | محلا[1]	----	ਸਿਰੀਰਾਗ ਕੇ ਛੰਤ ਮਹਲਾ ੫
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
ڈکھنا --	----	ਡਖਣਾ ॥
ہٹھ مجھاہُو ما پِری پسے کِءُ دِیدار --	----	ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
سنّت سرنائی لبھنے نانک پرّان ادھار --1--	----	ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥
چھنّتُ --	----	ਛੰਤੁ ॥
چرن کمل سِءُ پرّیتِ رِیتِ سنّتن منِ آوۓ جیءُ --	----	ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
دُتیِیا بھاءُ بِپرِیتِ انیتِ داسا نہ بھاوۓ جیءُ --	----	ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥

داسا نہ بھاوۓ بِنُ درساوۓ اِک کھِنُ دھِیرجُ کِءُ کرےَ --	----	ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
نام بِہُونا تنُ منُ ہِینا جل بِنُ مچھُلی جِءُ مرےَ --	----	ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
مِلُ میرے پیارے پّران ادھارے گُݨ سادھسنّگ مِلِ گاوۓ --	----	ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥
نانک کے سُیامی دھارِ انُگّرہُ منِ تنِ انّکِ سماوۓ --1--	----	ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥
ڈکھݨا --	----	ਡਖਣਾ ॥
سوہنّدڑو ہبھ ٹھاءِ کوءِ ن دِسے ڈُوجڑو --	----	ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥
کھُلّھڑے کپاٹ نانک ستِگُر بھیٹتے --1--	----	ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥
چھنّتُ --	----	ਛੰਤੁ ॥
تیرے بچن انُوپ اپار سنّتن آدھار بانݨی بِیچارِیۓ جی ءُ --	----	ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
سِمرت ساس گِراس پُورن بِسُیاس کِءُ منہُ بِسارِیۓ جی ءُ --	----	ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥

کِ ءُ منہُ بیسارِیۓ نِمکھ نہی ٹارِیۓ گُنْوَنّت پّران ہمارے --	----	ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
من بانْچھت پھل دیت ہےَ سُیامی جی ء کی بِرتھا سارے --	----	ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
اناتھ کے ناتھے سّرب کےَ ساتھے جپِ جُوۓ جنمُ ن ہارِیۓ --	----	ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
نانک کی بیننّتی پّربھ پہِ کّرِپا کرِ بھوجلُ تارِیۓ --2--	----	ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥
ڈکھنا --	----	ਡਖਣਾ ॥
دھُوڑی مجنُ سادھ کھے سائی تھیۓ کّرِپال --	----	ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
لدھے ہبھے تھوکڑے نانک ہرِ دھنُ مال --1--	----	ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥
چھنّتُ --	----	ਛੰਤੁ ॥
سُنّدر سُیامی دھام بھگتہ بِسّرام آسا لگِ جیوتے جی ءُ --	----	ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥
مِن تنے گلتان[1] سِمرت پّربھ نام ہرِ انمّرِتُ پِیوتے جی ءُ --	----	ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥

[1] غلطان–

انمّرِت ہرِپیوتے سدا تھِرُ تھیوتے	Page#	ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ
بِکھےَ بنُ پھِکا جانِیا --	[81]	ਬਿਖੈ ਬਨੁ ਫੀਕਾ ਜਾਨਿਆ ॥
بھئے کِرپال گوپال پّربھ میرے	----	ਭਏ ਕਿਰਪਾਲ ਗੋਪਾਲ ਪ੍ਰਭ ਮੇਰੇ
سادھسنّگت نِدھِ مانِیا --		ਸਾਧਸੰਗਤਿ ਨਿਧਿ ਮਾਨਿਆ ॥
سربسو سُوکھ آنند گھن پیارے	----	ਸਰਬਸੋ ਸੂਖ ਆਨੰਦ ਘਨ ਪਿਆਰੇ
ہرِ رتنُ من انترِ سِیوتے --		ਹਰਿ ਰਤਨੁ ਮਨ ਅੰਤਰਿ ਸੀਵਤੇ ॥
اِکُ تِلُ نہی وِسرےَ پّران آدھارا	----	ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ
جپِ جپ نانک جِیوتے --3--		ਜਪਿ ਜਪਿ ਨਾਨਕ ਜੀਵਤੇ ॥੩॥
ڈکھنا --	----	ਡਖਣਾ ॥
جو تءُ کِینے آپنڑے	----	ਜੋ ਤਉ ਕੀਨੇ ਆਪਣੇ
تِنا کُونّ مِلِئوہ --		ਤਿਨਾ ਕੂੰ ਮਿਲਿਓਹਿ ॥
آپے ہی آپ موہِئوہُ	----	ਆਪੇ ਹੀ ਆਪਿ ਮੋਹਿਓਹੁ
جسُ نانک آپ سُنِئوہِ --1--		ਜਸੁ ਨਾਨਕ ਆਪਿ ਸੁਣਿਓਹਿ ॥੧॥
چھنّتُ --	----	ਛੰਤੁ ॥
پّریم ٹھگئُری پاءِ رِیجھاءِ	----	ਪ੍ਰੇਮ ਠਗਉਰੀ ਪਾਇ ਰੀਝਾਇ
گوبِنّد منُ موہِیا جیءُ --		ਗੋਬਿੰਦ ਮਨੁ ਮੋਹਿਆ ਜੀਉ ॥
سنّتن کے پرسادِ اگادھِ	----	ਸੰਤਨ ਕੈ ਪਰਸਾਦਿ ਅਗਾਧਿ
کنّٹھے لگِ سوہِیا جیءُ --		ਕੰਠੇ ਲਗਿ ਸੋਹਿਆ ਜੀਉ ॥

ہر کنّٹھِ لگِ سوہِیا دوکھ سبھِ جوہِیا
بھگتِ لکھّیݨ کرِ وسِ بھۓ --

ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ
ਭਗਤਿ ਲਖੵਣ ਕਰਿ ਵਸਿ ਭਏ ॥

مَنِ سرب سُکھ وُٹھے گووِد تُٹھے
جنم مرنا سبھِ مِٹ گۓ --

ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ
ਜਨਮ ਮਰਣਾ ਸਭਿ ਮਿਟਿ ਗਏ ॥

سکھی منّگلو گائِیا اِچھ پجائِیا
بہُڑِ ن مائِیا ہوہِیا --

ਸਖੀ ਮੰਗਲੋ ਗਾਇਆ ਇਛ ਪੁਜਾਇਆ
ਬਹੁੜਿ ਨ ਮਾਇਆ ਹੋਹਿਆ ॥

کرُ گہِ لینے نانک پرّبھ پِیارے
سنّسارُ ساگرُ نہی پوہِیا --4--

ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ
ਸੰਸਾਰੁ ਸਾਗਰੁ ਨਹੀ ਪੋਹਿਆ ॥੪॥

ڈکھنا -- ---- ਡਖਣਾ ॥

سائی نامُ امولُ
کِیم[1] ن کوئی جاݨدو -- | [1]قیم

ਸਾਈ ਨਾਮੁ ਅਮੋਲੁ
ਕੀਮ ਨ ਕੋਈ ਜਾਣਦੋ ॥

جِنا بھاگ متھاہِ
سے نانک ہرِ رنّگُ ماݨدو --1--

ਜਿਨਾ ਭਾਗ ਮਥਾਹਿ
ਸੇ ਨਾਨਕ ਹਰਿ ਰੰਗੁ ਮਾਣਦੋ ॥੧॥

چھنّتُ -- ---- ਛੰਤੁ ॥

کہتے پوِتّر سُنّتے سبھِ دھنّنُ
لِکھتیں کُلُ تارِیا جیءُ --

ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ
ਲਿਖਤੀ ਕੁਲੁ ਤਾਰਿਆ ਜੀਉ ॥

جِن کءُ سادھو سنّگُ نام ہرِ رنّگُ
تِنی برّہم بیچارِیا جیءُ --

ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ
ਤਿਨੀ ਬ੍ਰਹਮੁ ਬੀਚਾਰਿਆ ਜੀਉ ॥

بّرہمُ بیچارِیا جنمُ سوارِیا پُورن کِرپا پّربھِ کری --	----	ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥
کرُ گہِ لینے ہرِ جسو دِنے جونِ نا دھاوے نہ مری --	----	ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥
ستِگُر دئِیال کِرپال بھیٹّت ہرے کامُ کّرودھُ لوبھُ مارِیا --	----	ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
کتھنُ ن جاءِ اکتھُ سُیامی سدکے[1] جاءِ نانکُ وارِیا	----	ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥
--5--1--3-- | [1]صدقے		
سِرِیراگُ مہلا[1] 4 ونجارا | [1]محلا	----	ਸਿਰੀਰਾਗੁ ਮਹਲਾ ੪ ਵਣਜਾਰਾ
੧ੴ ستِنامُ گُرپّرسادِ --	----	੧ੴ ਸਤਿਨਾਮੁ ਗੁਰਪ੍ਰਸਾਦਿ ॥
ہرِ ہرِ اُتمُ نامُ ہے جِن سِرِیا سبھُ کوءِ جیءُ --	----	ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥
ہرِ جیء سبھے پّرِتپالدا گھٹِ گھٹِ رمئِیا سوءِ --	----	ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥
سو ہرِ سدا دھِیائیئے تِسُ بِنُ اورُ ن کوءِ --	----	ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥
جو موہِ مائِیا چِتُ لائِدے سے چھوڈِ چلے دُکھُ روءِ --	----	ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

جن نانک نامُ دھیائیا ہرِ انّتِ سکھائی ہوءِ --1--	----	ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥
مےَ ہرِ بِنُ اورُ ن کوءِ --	----	ਮੈ ਹਰਿ ਬਿਨੁ ਅਵਰੁ ਨ ਕੋਇ ॥
ہرِ گُر سرݨائی پائیئےَ وݨجارِیا مِترا وڈبھاگِ پراپتِ ہوءِ --1-- رہاءُ --	----	ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥
سنّت جنا وِݨُ بھائیِیا ہرِ کِنےَ ن پائِیا ناءُ --	Page# [82]	ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥
وِچِ ہئُمےَ کرم کماودے جِءُ ویسُیا پُتُ نِناءُ --	----	ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥
پِتا جاتِ[1] تا ہوئیئےَ گُرُ تُٹھا کرے پساءُ -- | [1]ذاتِ-	----	ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥
وڈبھاگی گُرُ پائِیا ہرِ اِہنِس لگا بھاءُ --	----	ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥
جن نانکِ بّرہمُ پچھاݨِیا ہرِ کِیرتِ کرم کماءُ --2--	----	ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥
مَنِ ہرِ ہرِ لگا چاءُ --	----	ਮਨਿ ਹਰਿ ਹਰਿ ਲਗਾ ਚਾਉ ॥
گُرِ پُورے نامُ دِڑاِئِیا ہرِ مِلِیا ہرِ پّربھ ناءُ --1-- رہاءُ --	----	ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥

جب لگُ جوبنِ ساسُ ہےَ
تب لگُ نامُ دھیاءِ --

ਜਬ ਲਗੁ ਜੋਬਨਿ ਸਾਸੁ ਹੈ
ਤਬ ਲਗੁ ਨਾਮੁ ਧਿਆਇ ॥

چلدِیا نالِ ہرِ چلسی
ہرِ انّتے لۓ چھڈاءِ --

ਚਲਦਿਆ ਨਾਲਿ ਹਰਿ ਚਲਸੀ
ਹਰਿ ਅੰਤੇ ਲਏ ਛਡਾਇ ॥

ہءُ بلِہاری تِن کءُ
جِن ہرِ منِ وُٹھا آءِ --

ਹਉ ਬਲਿਹਾਰੀ ਤਿਨ ਕਉ
ਜਿਨ ਹਰਿ ਮਨਿ ਵੁਠਾ ਆਇ ॥

جِنی ہرِ ہرِ نامُ ن چیتِئو
سے انّتِ گۓ پچھُتاءِ --

ਜਿਨੀ ਹਰਿ ਹਰਿ ਨਾਮੁ ਨ ਚੇਤਿਓ
ਸੇ ਅੰਤਿ ਗਏ ਪਛੁਤਾਇ ॥

دھُرِ مستکِ ہرِ پرّبھِ لِکھیا
جن نانک نامُ دھیاءِ --3--

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ
ਜਨ ਨਾਨਕ ਨਾਮੁ ਧਿਆਇ ॥੩॥

من ہرِ ہرِ پرّیتِ لگاءِ --

ਮਨ ਹਰਿ ਹਰਿ ਪ੍ਰੀਤਿ ਲਗਾਇ ॥

وڈبھاگی گُرُ پائِیا
گُر سبدی پارِ لگھاءِ --1-- رہاءُ --

ਵਡਭਾਗੀ ਗੁਰੁ ਪਾਇਆ
ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥

ہرِ آپے آپُ اُپائِدا
ہرِ آپے دیوےَ لےءِ --

ਹਰਿ ਆਪੇ ਆਪੁ ਉਪਾਇਦਾ
ਹਰਿ ਆਪੇ ਦੇਵੈ ਲੇਇ ॥

ہرِ آپے بھرمِ بھُلائِدا
ہرِ آپے ہی متِ دےءِ --

ਹਰਿ ਆਪੇ ਭਰਮਿ ਭੁਲਾਇਦਾ
ਹਰਿ ਆਪੇ ਹੀ ਮਤਿ ਦੇਇ ॥

گُرمُکھا منِ پرگاسُ ہےَ
سے وِرلے کیئی کےءِ --

ਗੁਰਮੁਖਾ ਮਨਿ ਪਰਗਾਸੁ ਹੈ
ਸੇ ਵਿਰਲੇ ਕੇਈ ਕੇਇ ॥

ہؤ بلِہاری تِن کءُ جِن ہرِ پائِیا گُرمتے ۔۔	----	ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥
جن نانکِ کملُ پرگاسِیا منِ ہرِ ہرِ وُٹھڑا ہے ۔۔4۔۔	----	ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥
منِ ہرِ ہرِ جپنُ کرے ۔۔	----	ਮਨਿ ਹਰਿ ਹਰਿ ਜਪਨੁ ਕਰੇ ॥
ہرِ گُر سرنّائی بھجِ پءُ جِندُو سبھ کِلوِکھ دُکھ پرہرے ۔۔1۔۔ رہاءُ ۔۔	----	ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥
گھٹِ گھٹِ رمئِیا منِ وسےَ کِءُ پائیئےَ کِتُ بھتِ ۔۔	----	ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥
گُرُ پُورا ستِگُرُ بھیٹیئےَ ہرِ آءِ وسےَ منِ چِتِ ۔۔	----	ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥
مےَ دھر نامُ ادھارُ ہےَ ہرِ نامےَ تے گتِ متِ ۔۔	----	ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥
مےَ ہرِ ہرِ نامُ وِساہُ ہےَ ہرِ نامے ہی جتِ پتِ ۔۔	----	ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥
جن نانک نامُ دھِیائِیا رنّگِ رتڑا ہرِ رنّگِ رتِ ۔۔5۔۔	----	ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥
ہرِ دھِیاوہُ ہرِ پرّبھُ ستِ ۔۔	----	ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥

گر بچنی ہر پّربھ جاݨیا سبھ ہر پّربھ تے اُتپت --1-- رہاءُ --	----	ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥
جن کءُ پُورب لِکھیا سے آءِ ملے گر پاس --	----	ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥
سیوک بھاءِ ونّجارِیا متّرا گُر ہر ہر نامُ پّرگاس --	----	ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥
دھنُ دھنُ ونّجُ واپارِییا جن وکھرُ لدِئڑا ہر راس --	----	ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥
گُرمُکھا در مُکھ اُجلے سے آءِ ملے ہر پاس --	----	ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥
جن نانک گُرُ تن پائِیا جنا آپ تُٹھا گُنّتاس --6--	----	ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥
ہر دھیاوہُ ساس گِراس --	----	ਹਰਿ ਧਿਆਵਹੁ ਸਾਸਿ ਗਿਰਾਸਿ ॥
من پّریت لگی تنا گُرمُکھا ہر نامُ جنا رہراس --1-- رہاءُ --1--	----	ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥
ੴ ستگُر پّرسادِ --	Page# [83]	ੴ ਸਤਿਗੁਰ ਪ੍ਰਸਾਦਿ ॥
سِریراگ کی وار مہلا[1] 4 سل وکا نال -- |	----	ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
سلوک م: 3 --	----	ਸਲੋਕ ਮਃ ੩ ॥

[1] محلا-

راگا وِچ سّرِیراگُ ہےَ
جے سِچ دھرے پِیارُ ۔۔

ਰਾਗਾ ਵਿਚਿ ਸ੍ਰੀਰਾਗੁ ਹੈ
ਜੇ ਸਚਿ ਧਰੇ ਪਿਆਰੁ ॥

سدا ہرِ سچُ مَنِ وسےَ
نِہچل مت اپارُ ۔۔

ਸਦਾ ਹਰਿ ਸਚੁ ਮਨਿ ਵਸੈ
ਨਿਹਚਲ ਮਤਿ ਅਪਾਰੁ ॥

رتنُ اموِلکُ پائِیا
گُر کا سبدُ بیچارُ ۔۔

ਰਤਨੁ ਅਮੋਲਕੁ ਪਾਇਆ
ਗੁਰ ਕਾ ਸਬਦੁ ਬੀਚਾਰੁ ॥

جِہوا سچی منُ سچا
سچا سرِیر اکارُ ۔۔

ਜਿਹਵਾ ਸਚੀ ਮਨੁ ਸਚਾ
ਸਚਾ ਸਰੀਰ ਅਕਾਰੁ ॥

نانک سچےَ ستِگرِ سیوِئےَ
سدا سچُ واپارُ ۔۔1۔۔

ਨਾਨਕ ਸਚੈ ਸਤਿਗੁਰਿ ਸੇਵਿਐ
ਸਦਾ ਸਚੁ ਵਾਪਾਰੁ ॥੧॥

م: 3 ۔۔

ਮਃ ੩ ॥

ہورُ بِرہا سبھ دھاتُ ہےَ
جب لگُ ساہِب[1] پّرِیتِ ن ہوءِ ۔۔ |

ਹੋਰੁ ਬਿਰਹਾ ਸਭ ਧਾਤੁ ਹੈ
ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥

[1]صاحِب۔

اِہُ منُ مائِیا موہِیا
ویکھݨُ سُنݨُ ن ہوءِ ۔۔

ਇਹੁ ਮਨੁ ਮਾਇਆ ਮੋਹਿਆ
ਵੇਖਣੁ ਸੁਨਣੁ ਨ ਹੋਇ ॥

سہ دیکھے بِنُ پّرِیتِ ن اُوپجےَ
انّدھا کِیا کرےءِ ۔۔

ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
ਅੰਧਾ ਕਿਆ ਕਰੇਇ ॥

نانک جِنِ اکھی لِیتِیا
سوئی سچا دےءِ ۔۔2۔۔

ਨਾਨਕ ਜਿਨਿ ਅਖੀ ਲੀਤੀਆ
ਸੋਈ ਸਚਾ ਦੇਇ ॥੨॥

پئُڑی --	----	ਪਉੜੀ ॥
ہرِ اِکو کرتا اِکُ اِکو دِیباݨُ ہرِ --	----	ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ہرِ اِکسےَ دا ہےَ امرُ اِکو ہرِ چِت دھرِ --	----	ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
ہرِ تِسُ بِنُ کوئی ناہِ ڈرُ بھرّمُ بھءُ دُورِ کرِ --	----	ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
ہرِ تِسےَ نو سالاہِ[1] جِ تُدھُ رکھےَ باہرِ گھرِ -- | [1]سالاحِ-	----	ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
ہرِ جِس نو ہوءِ دئِیالُ سو ہرِ جپ بھءُ بِکھمُ ترِ --1--	----	ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥
سلوک م: 1 --	----	ਸਲੋਕ ਮਃ ੧ ॥
داتی ساہِب[1] سنّدِییا کِیا چلےَ تِسُ نالِ -- | [1]صاحِب-	----	ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
اِک جاگنّدے نا لہنّنِ اِکنا سُتِیا دےءِ اُٹھالِ --1--	----	ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥
م: 1 --	----	ਮਃ ੧ ॥
سِدکُ[1] سبُوری[2] سادِکا[3] سبرُ[4] توسا[5] ملائِکاں -- | [1]صِدکُ- [2]صبُوری-	----	ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥

[3]صادِقا- [4]صبرُ- [5]توشا-

دِیدارُ پُورے پائِسا تھاءُ ناہی کھائِکا --2--	----	ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
پئُڑی --	----	ਪਉੜੀ ॥
سبھ آپے تُدھُ اُپاءِ کےَ آپِ کارےَ لائی --	----	ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
تُوںّ آپے ویکھِ وِگسدا آپݨی وڈِیائی --	----	ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
ہرِ تُدھہُ باہرِ کِچھُ ناہی تُوںّ سچا سائی --	----	ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
تُوںّ آپے آپِ ورتدا سبھنی ہی تھائی --	----	ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
ہرِ تِسےَ دھِیاوہُ سنّت جنہُ جو لئے چھڈائی --2--	----	ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥
سلوک م: 1 --	----	ਸਲੋਕ ਮਃ ੧ ॥
پھکڑ جاتی[1] پھکڑُ ناءُ -- | [1]زاتی-	----	ਫਕੜ ਜਾਤੀ ਫਕੜੁ ਨਾਉ ॥
سبھنا جِیا اِکا چھاءُ --	----	ਸਭਨਾ ਜੀਆ ਇਕਾ ਛਾਉ ॥
آپہُ جے کو بھلا کہائے --	----	ਆਪਹੁ ਜੇ ਕੋ ਭਲਾ ਕਹਾਏ ॥
نانک تا پرُ جاپےَ جا پتِ لیکھےَ پائے --1--	----	ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

م: 2 --	----	ਮਃ ੨ ॥
جِسُ پِیارے سِءُ نیہُ تِسُ آگےَ مرِ چلِیۓ --	----	ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
دھرِگُ جیونُ سنّسارِ تا کےَ پاچھےَ جِیوݨا --2--	----	ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
پئُڑی --	----	ਪਉੜੀ ॥
تُدھُ آپے دھرتی ساجیۓ چنّدُ سورجُ دُءِ دِیوے --	----	ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
دس چارِ ہٹ تُدھُ ساجِیا واپارُ کرِیوے --	----	ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
اِکنا نو ہرِ لابھُ دےءِ جو گُرمُکھِ تھیوے --	----	ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
تِن جمکالُ ن وِیاپئی جِن سچُ انمرِتُ پیِوے --	----	ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
اوءِ آپِ چھُٹے پروار سِءُ تِن پِچھے سبھُ جگتُ چھُٹیِوے --3--	----	ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥
سلوکُ م: 1 --	----	ਸਲੋਕ ਮਃ ੧ ॥
قُدرتِ | کُدرتِ[1] کرِ کے وسِیا سوءِ --	----	ਕੁਦਰਤਿ ਕਰਿ ਕੈ ਵਸਿਆ ਸੋਇ ॥
وکھتُ وِیچارے سُ بنّدا ہوءِ --	Page# [84]	ਵਖਤੁ ਵੀਚਾਰੇ ਸੁ ਬੰਦਾ ਹੋਇ ॥

کُدرتِ[1] ہےَ کِیمتِ[2] نہی پاءِ ـ ـ ؐ	[1]قُدرتِ ـ [2]قیمتِ ـ	----	ਕੁਦਰਤਿ ਹੈ ਕੀਮਤਿ ਨਹੀ ਪਾਇ ॥
جا کِیمتِ[1] پاءِ ت کہی ن جاءِ ـ ـ	[1]قیمتِ ـ	----	ਜਾ ਕੀਮਤਿ ਪਾਇ ਤ ਕਹੀ ਨ ਜਾਇ ॥
سرےَ سرِیئتِ[1] کرہِ بِیچارُ ـ ـ	[1]شرِیئتِ ـ	----	ਸਰੈ ਸਰੀਅਤਿ ਕਰਹਿ ਬੀਚਾਰੁ ॥
بِنُ بُوجھے کیَسے پاوہِ پارُ ـ ـ	----	ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
سِدکُ[1] کرِ سِجدا منُ کرِ مکھسُودُ ـ ـ	[1]صِدکُ ـ	----	ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
جِہ دھِرِ دیکھا تِہ دھِرِ مئُجُودُ ـ ـ 1 ـ ـ	----	ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
م: 3 ـ ـ	----	ਮਃ ੩ ॥
گُر سبھا ایوَ ن پائیئےَ نا نیڑےَ نا دُورِ ـ ـ	----	ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
نانک ستِگُرُ تاں ملےَ جا منُ رہےَ ہدُورِ[1] ـ ـ 2 ـ ـ	[1]حدُورِ ـ	----	ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥
پئُڑی ـ ـ	----	ਪਉੜੀ ॥
سپت دِیپ سپت ساگرا نو کھنّڈ چارِ وید دس اسٹ پُراݨا ـ ـ	----	ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
ہرِ سبھنا وِچِ تُوںّ ورتدا ہرِ سبھنا بھاݨا ـ ـ	----	ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥

سبھِ تُجھےَ دھیاوہِ جیء جنّت ہرِ سارگ پاٹا ــ	----	ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
جو گُرمُکھِ ہرِ آرادھدے تِن ہءُ کُرباٹا[1] ــ | [1]قُرباٹا-	----	ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
تُوںَ آپے آپِ ورتدا کرِ چوج وِڈاٹا ــ4ــ	----	ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥
سلوک م: 3 ــ	----	ਸਲੋਕ ਮਃ ੩ ॥
کلءُ مساجنی کِیا سدائیۓ ہِردےَ ہی لِکھِ لیہُ ــ	----	ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥
سدا ساہِب[1] کےَ رنگِ رہےَ کبہُوںَ ن تُوٹّسِ نیہُ ــ | [1]صاحب-	----	ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੁਟਸਿ ਨੇਹੁ ॥
کلءُ مساجنی جائِسی لِکھیا بھی نالے جاءِ ــ	----	ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥
نانک سہ پّریتِ ن جائِسی جو دھُرِ چھوڈی سچےَ پاءِ ــ1ــ	----	ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥
م: 3 ــ	----	ਮਃ ੩ ॥
ندری آودا نالِ ن چلئی ویکھہُ کو وِئُپاءِ ــ	----	ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥
ستِگُرِ سچُ دِرڑائِیا سچِ رہہُ لِو لاءِ ــ	----	ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥

نانک سبدی سچُ ہےَ کرمی پلےَ پاءِ --2--	----	ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥
پئُڑی --	----	ਪਉੜੀ ॥
ہرِ اندرِ باہرِ اِکُ توُنّ توُنّ جانڑہِ بھیتُ --	----	ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
جو کیچےَ سو ہرِ جانڑدا میرے من ہرِ چیتُ --	----	ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
سو ڈرےَ جِ پاپ کماودا دھرمی وِگسیتُ --	----	ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
توُنّ سچا آپِ نیاءُ سچُ تا ڈرِیےَ کیتُ --	----	ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
جِنا نانک سچُ پچھاڑیا سے سچِ رلیتُ --5--	----	ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥
سلوک م: 3 --	----	ਸਲੋਕ ਮਃ ੩ ॥
کلم[1] جلءُ سنڑُ مسوانڑیئےَ کاگدُ بھی جلِ جاءُ -- | [1]قلم-	----	ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
لِکھنڑ والا جلِ بلءُ جِن لِکھیا دوُجا بھاءُ --	----	ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥

نانک پُورب لِکھیا کماوَنا اور ن کرنا جاءِ --1--	----	ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥
م: 3 --	----	ਮਃ ੩ ॥
ہورُ کُوڑُ پڑنا کُوڑُ بولنا مائِیا نالِ پیارُ --	----	ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
نانک وِݨُ ناوے کو تھِرُ نہی پڑ پڑ ہوءِ کھُیارُ[1] --2-- | [1]خُیارُ-	----	ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥
پئُڑی --	----	ਪਉੜੀ ॥
ہرِ کی وڈِیائی وڈی ہے ہرِ کیرتنُ ہرِ کا --	----	ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
ہرِ کی وڈِیائی وڈی ہے جا نِیاءُ ہے دھرم کا --	----	ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ہرِ کی وڈِیائی وڈی ہے جا پھلُ ہے جیء کا --	----	ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
ہرِ کی وڈِیائی وڈی ہے جا ن سُنئی کہِیا چُگل[1] کا -- | [1]چُغل-	----	ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ہرِ کی وڈِیائی وڈی ہے اپچھیا دانُ دیوکا --6--	----	ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
سلوک م: 3 --	----	ਸਲੋਕ ਮਃ ੩ ॥

ہءُ ہءُ کرتی سبھ مُئی
سنّپءُ کسےَ ن نالِ --

ਹਉ ਹਉ ਕਰਤੀ ਸਭ ਮੁਈ
ਸੰਪਉ ਕਿਸੈ ਨ ਨਾਲਿ ॥

دُوجےَ بھاءِ دُکھُ پائِیا
سبھ جوہی جمکالِ --

ਦੂਜੈ ਭਾਇ ਦੁਖੁ ਪਾਇਆ
ਸਭ ਜੋਹੀ ਜਮਕਾਲਿ ॥

نانک گُرمُکھِ اُبرے
ساچا نامُ سمالِ --1--
Page# [85]
ਨਾਨਕ ਗੁਰਮੁਖਿ ਉਬਰੇ
ਸਾਚਾ ਨਾਮੁ ਸਮਾਲਿ ॥੧॥

م: 1 --

ਮਃ ੧ ॥

گلِیں اسی چنّگِیا
آچاری بُرِیاہ --

ਗਲੀ ਅਸੀ ਚੰਗੀਆ
ਆਚਾਰੀ ਬੁਰੀਆਹ ॥

منہُ کُسُدھا کالِیا
باہرِ چِٹوِیاہ --

ਮਨਹੁ ਕੁਸੁਧਾ ਕਾਲੀਆ
ਬਾਹਰਿ ਚਿਟਵੀਆਹ ॥

رِیسا کرہِ تِناڑِیا
جو سیوہِ دَرُ کھڑِیاہ --

ਰੀਸਾ ਕਰਿਹ ਤਿਨਾੜੀਆ
ਜੋ ਸੇਵਹਿ ਦਰੁ ਖੜੀਆਹ ॥

نالِ کھسمےَ[1] رتِیا
ماݨہِ سُکھِ رلِیاہ -- | [1]خصمےَ

ਨਾਲਿ ਖਸਮੈ ਰਤੀਆ
ਮਾਣਹਿ ਸੁਖਿ ਰਲੀਆਹ ॥

ہودےَ تاݨِ نِتاݨِیا
رہہِ نماݨِیاہ --

ਹੋਦੈ ਤਾਣਿ ਨਿਤਾਣੀਆ
ਰਹਹਿ ਨਿਮਾਨਣੀਆਹ ॥

نانک جنمُ سکارتھا
جے تِن کےَ سنّگِ مِلاہ --2--

ਨਾਨਕ ਜਨਮੁ ਸਕਾਰਥਾ
ਜੇ ਤਿਨ ਕੈ ਸੰਗਿ ਮਿਲਾਹ ॥੨॥

پئُڑی --	----	ਪਉੜੀ ॥
تُوںّ آپے جلُ مِینا ہےَ آپے آپے ہی آپِ جالُ --	----	ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
تُوںّ آپے جالُ وتائِدا آپے وِچ سیبالُ --	----	ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
تُوںّ آپے کملُ الپتُ ہےَ سےَ ہتھا وِچ گُلالُ --	----	ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥
تُوںّ آپے مُکتِ کرائِدا اِک نِمکھ گھڑی کرِ کھِیالُ[1] -- | [1]خِیالُ-	----	ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
ہرِ تُدھہُ باہرِ کِچھُ نہی گُر سبدی ویکھِ نِہالُ --7--	----	ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥
سلوک م: 3 --	----	ਸਲੋਕ ਮਃ ੩ ॥
ہُکمُ[1] ن جانڑےَ بہُتا رووےَ -- | [1]حُکمُ-	----	ਹੁਕਮੁ ਨ ਜਾਣੈ ਬਹੁਤਾ ਰੋਵੈ ॥
انّدرِ دھوکھا نِید ن سووےَ --	----	ਅੰਦਰਿ ਧੋਖਾ ਨੀਦ ਨ ਸੋਵੈ ॥
جے دھن کھسمےَ[1] چلےَ رجائی[2] -- | [1]خصمےَ- [2]رضائِی-	----	ਜੇ ਧਨ ਖਸਮੈ ਚਲੈ ਰਜਾਈ ॥
درِ گھرِ سوبھا مہلِ[1] بُلائی -- | [1]محلِ-	----	ਦਰਿ ਘਰਿ ਸੋਭਾ ਮਹਲਿ ਬੁਲਾਈ ॥
نانک کرمی اِہ متِ پائی --	----	ਨਾਨਕ ਕਰਮੀ ਇਹ ਮਤਿ ਪਾਈ ॥
گُر پرسادی سچِ سمائی --1--	----	ਗੁਰ ਪਰਸਾਦੀ ਸਚਿ ਸਮਾਈ ॥੧॥
م: 3 --	----	ਮਃ ੩ ॥

مَنمُکھ نام وِہُونِیا رنّگُ کسُنّبھا دیکھِ ن بھُلُ --	----	ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
اِس کا رنّگُ دِن تھوڑِیا چھوچھا اِس دا مُلُ --	----	ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
دُوجے لگے پچِ مُۓ مُورکھ انّدھ گوار --	----	ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥
بِسٹا انّدرِ کیٹ سے پءِ پچہِ وارو وار --	----	ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥
نانک نام رتے سے رنّگُلے گُر کےَ سہجِ سُبھاءِ --	----	ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥
بھگتی رنّگُ ن اُترےَ سہجے رہےَ سماءِ --2--	----	ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥
پئُڑی --	----	ਪਉੜੀ ॥
سِسٹِ اُپائی سبھ تُدھُ آپے رِجکُ[1] سنّباہِیا -- | [1]رِزق-	----	ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
اِکِ ولُ چھلُ کرِ کےَ کھاودے مُہُ کوُڑُ کُستُ تِنی ڈھاہِیا --	----	ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
تُدھُ آپے بھاوےَ سو کرہِ تُدھُ اوتےَ کنّمِ اوءِ لائِیا --	----	ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥

ਇਕਨਾ ਸਚੁ ਬੁਝਾਇਓਨੁ
ਤਿਨਾ ਅਤੁਟ ਭੰਡਾਰ ਦੇਵਾਇਆ ॥

اِکنا سچُ بُجھائِئونُ
تِنا اتُٹ بھنّڈار دیوائِیا --

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ
ਅਚੇਤਾ ਹਥ ਤਡਾਇਆ ॥੮॥

ہرِ چیتِ کھاہِ تِنا سپھلُ ہےَ
اچیتا ہتھ تڈائِیا --8--

ਸਲੋਕ ਮਃ ੩ ॥

سلوکُ م: 3 --

ਪੜਿ ਪੜਿ ਪੰਡਿਤ ਬੇਦ ਵਖਾਣਹਿ
ਮਾਇਆ ਮੋਹ ਸੁਆਇ ॥

پڑِ پڑِ پنّڈِت بید وکھانٹرِ
مائِیا موہ سُیاءِ --

ਦੂਜੈ ਭਾਇ ਹਰਿ ਨਾਮੁ ਵਿਸਾਰਿਆ
ਮਨ ਮੂਰਖ ਮਿਲੈ ਸਜਾਇ ॥

دُوجےَ بھاءِ ہرِ نامُ وِسارِیا
من مُورکھ ملےَ سجاءِ[1] -- | [1]سزاءِ-

ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ
ਜੋ ਦੇਂਦਾ ਰਿਜਕੁ ਸੰਬਾਹਿ ॥

جِنِ جیءُ پِنّڈُ دِتا تِسُ کبہُوںّ ن چیتےَ
جو دینْدا رِجکُ[1] سنّباہِ -- | [1]رِزقُ-

ਜਮ ਕਾ ਫਾਹਾ ਗਲਹੁ ਨ ਕਟੀਐ
ਫਿਰਿ ਫਿਰਿ ਆਵੈ ਜਾਇ ॥

جم کا پھاہا گلہُ ن کٹیِئےَ
پھِرِ پھِرِ آوےَ جاءِ --

ਮਨਮੁਖਿ ਕਿਛੂ ਨ ਸੂਝੈ ਅੰਧੁਲੇ
ਪੂਰਬਿ ਲਿਖਿਆ ਕਮਾਇ ॥

منمُکھِ کِچھُو ن سُوجھےَ انّدھُلے
پُوربِ لِکھِیا کماءِ --

ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ
ਨਾਮੁ ਵਸੈ ਮਨਿ ਆਇ ॥

پُورےَ بھاگِ ستِگُرُ ملےَ سُکھداتا
نامُ وسےَ منِ آءِ --

ਸੁਖੁ ਮਾਣਹਿ ਸੁਖੁ ਪੈਨਣਾ
ਸੁਖੇ ਸੁਖਿ ਵਿਹਾਇ ॥

سُکھُ ماٹرِ سُکھُ پیَنٹا
سُکھے سُکھِ وِہاءِ --

نانکؔ سو ناءُ منہُ ن وِسارِیئےَ جِتُ درِ سچےَ سوبھا پاءِ --1--	----	ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥
م: 3 --	----	ਮਃ ੩ ॥
ستِگُرُ سیوِ سُکھُ پائِیا سچُ نامُ گُنّتاسُ --	----	ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
گُرمتی آپُ پچھاݨیا رام نام پرگاسُ --	Page# [86]	ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
سچو سچُ کماوݨا وڈِیائی وڈّے پاسِ --	----	ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
جیءُ پِنّڈُ سبھُ تِس کا سِپھتِ[1] کرے ارداسِ[2] -- | [1]صِفتِ- [2]عرداسِ-	----	ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
سچےَ سبدِ سالاہݨا[1] سُکھے سُکھِ نِواسُ -- | [1]سالاحنا-	----	ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
جپُ تپُ سنّجمُ منےَ ماہِ بِنُ ناوےَ دھرِگُ جیواسُ --	----	ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
گُرمتی ناءُ پائیئےَ منمُکھ موہِ وِݨاسُ --	----	ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
جِءُ بھاوے تِءُ راکھُ تُونّ نانکُ تیرا داسُ --2--	----	ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

پئُڑی --	----	ਪਉੜੀ ॥
سبھُ کو تیرا توُنّ سبھسُ دا توُنّ سبھنا راسِ --	----	ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
سبھِ تُدھےَ پاسہُ منّگدے نِت کرِ ارداسِ[1] -- | [1]عرداسِ-	----	ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
جِسُ توُنّ دیہِ تِسُ سبھُ کِچھُ ملےَ اِکنا دوُرِ ہےَ پاسِ --	----	ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
تُدھُ باجھہُ تھاءُ کو ناہی جِسُ پاسہُ منّگیئےَ منِ ویکھہُ کو نِرجاسِ --	----	ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
سبھِ تُدھےَ نو سالاہدے[1] درِ گُرمُکھا نو پرگاسِ --9-- | [1]سالاحدے-	----	ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥
سلوکُ م: 3 --	----	ਸਲੋਕ ਮਃ ੩ ॥
پنّڈِتُ پڑِ پڑِ اُچا کوُکدا مائِیا موہِ پیارُ --	----	ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
انّترِ برّہمُ ن چِینئی منِ موُرکھُ گاوارُ --	----	ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
دوُجےَ بھاءِ جگتُ پربودھدا نا بُوجھےَ بیچارُ --	----	ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥

بِرتھا جنمُ گوائیا مرِ جنّمےَ وارو وار --1--	----	ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥
م: 3 --	----	ਮঃ ੩ ॥
جِنی ستِگُرُ سیوِیا تنی ناءُ پائیا بُوجھہُ کرِ بِیچارُ --	----	ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥
سدا سانْتِ سُکھُ منِ وسےَ چُوکےَ کُوک پُکار --	----	ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥
آپےَ نو آپُ کھاءِ منُ نِرملُ ہووے گُر سبدی وِیچارُ --	----	ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥
نانک سبدِ رتے سے مُکتُ ہےَ ہرِ جی ءُ ہیتِ پِیارُ --2--	----	ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥
پئُڑی --	----	ਪਉੜੀ ॥
ہرِ کی سیوا سپھل ہےَ گُرمُکھِ پاوےَ تھاءِ --	----	ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
جِسُ ہرِ بھاوے تِسُ گُرُ ملےَ سو ہرِ نامُ دھِیاءِ --	----	ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
گُر سبدی ہرِ پائیئےَ ہرِ پارِ لگھاءِ --	----	ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥

منہٹھِ کنے ن پائِئو پُچھہُ ویدا جاءِ ـــ	----	ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥
نانک ہرِ کی سیوا سو کرے جِسُ لے ئ ہرِ لاءِ ـــ10ـــ	----	ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥
سلوک م: 3 ـــ	----	ਸਲੋਕ ਮਃ ੩ ॥
نانک سو سُورا وِرییامُ جِنِ وِچہُ دُسٹُ اہنّکرݨُ مارِیا ـــ	----	ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
گُرمُکھِ نامُ سالاہِ[1] جنمُ سوارِیا ـــ | [1]سالاحِ۔	----	ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥
آپِ ہویا سدا مُکتُ سبھُ کُلُ نِستارِیا ـــ	----	ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥
سوہنِ سچِ دُیارِ نامُ پِیارِیا ـــ	----	ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥
منمُکھ مرہِ اہنّکارِ مرݨُ وِگاڑِیا ـــ	----	ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥
سبھو ورتےَ ہُکمُ[1] کِیا کرہِ وِچارِیا ـــ | [1]حُکمُ۔	----	ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥
آپہُ دُوجےَ لگِ کھسمُ[1] وِسارِیا ـــ | [1]خصمُ۔	----	ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥

نانک بِن ناوے سبھ دُکھ سُکھ وِساریا --1--	----	ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥
م: 3 --	----	ਮঃ ੩ ॥
گُر پُورے ہر نامُ دِڑائیا تِن وِچہُ بھرمُ چُکائیا --	----	ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥
رام نامُ ہر کِیرت گائی کر چانݨُ مگ دِکھائیا --	----	ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
ہئُمے مار ایک لِو لاگی انتر نامُ وسائیا --	----	ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
گُرمتی جمُ جوہِ ن ساکے ساچے نام سمائیا --	Page# [87]	ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥
سبھ آپے آپ ورتے کرتا جو بھاوے سو ناءِ لائیا --	----	ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
جن نانکُ نامُ لئے تا جیوے بِن ناوے کھِن مر جائیا --2--	----	ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥
پئُڑی --	----	ਪਉੜੀ ॥
جو مِلیا ہر دِیباݨ سِءُ سو سبھنی دِیباݨی مِلیا --	----	ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥

جتھے اوہُ جاءِ تتھے اوہُ سُرکھُرو اُس کے مُہِ ڈِٹھےَ سبھ پاپی تریا --	----	ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
اوسُ انتّرِ نامُ نِدھانُ ہےَ نامو پرورِیا --	----	ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ناءُ پُوجیئےَ ناءُ منّنیئےَ ناءِ کِلوِکھ سبھ ہِریا --	----	ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
جِنی نامُ دھِیائِیا اِک مَنِ اِک چِتِ سے استھِرُ جگِ رہِیا --11--	----	ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥
سلوک م: 3 --	----	ਸਲੋਕ ਮਃ ੩ ॥
آتما دےءُ پُوجیئےَ گُر کے سہجِ سُبھاءِ --	----	ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥
آتمے نو آتمے دی پّرتیتِ ہوءِ تا گھر ہی پرچا پاءِ --	----	ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥
آتما اڈولُ ن ڈولئی گُر کے بھاءِ سُبھاءِ --	----	ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥
گُر وِنُ سہجُ ن آوئی لوبھُ مَیلُ ن وِچہُ جاءِ --	----	ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
کھِنُ پلُ ہرِ نامُ منِ وسے سبھ اٹھسٹھِ تیرتھ ناءِ --	----	ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥

سچے مَیلُ ن لگئی مَلُ لاگے دُوجے بھاءِ --	----	ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
دھوتی مُولِ ن اُترے جے اٹھسٹھِ تیرتھ ناءِ --	----	ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥
منمُکھ کرم کرے اہنّکاری سبھُ دُکھو دُکھ کماءِ --	----	ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥
نانک مَیلا اُوجلُ تا تھیئے جا ستگُر ماہِ سماءِ --1--	----	ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥
م: 3 --	----	ਮਃ ੩ ॥
منمُکھُ لوکُ سمجھائیئے کدہُ سمجھائیا جاءِ --	----	ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥
منمُکھُ رلائیا نا رلے پیئے کِرتِ پھِراءِ --	----	ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥
لِو دھاتُ دُءِ راہ ہے ہُکمی[1] کار کماءِ -- | حُکمی[1]-	----	ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥
گُرمُکھِ آپنا منُ ماریا سبدِ کسوٹی لاءِ --	----	ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥
من ہی نالِ جھگڑا من ہی نالِ ستھ من ہی منّجھِ سماءِ --	----	ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

منُ جو اِچھے سو لہےَ سچے سبدِ سُبھاءِ --	-----	ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥
انّمرت نامُ سد بھُنچیٔے گُرمُکھِ کار کماءِ --	-----	ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥
وِنُ منےَ جِ ہوری نالِ لُجھنا جاسی جنمُ گواءِ --	-----	ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥
منمُکھی منہٹھِ ہارِیا کوُڑُ کُستُ کماءِ --	-----	ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥
گُر پرسادی منُ جنِئےَ ہرِ سیتی لِو لاءِ --	-----	ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥
نانک گُرمُکھِ سچُ کماوےَ منمُکھِ آوےَ جاءِ --2--	-----	ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥
پئُڑی --	-----	ਪਉੜੀ ॥
ہرِ کے سنّت سُنہُ جن بھائی ہرِ ستِگُر کی اِک ساکھی --	-----	ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
جِسُ دھُرِ بھاگُ ہووے مُکھِ مستکِ تِنِ جنِ لےَ ہِردے راکھی --	-----	ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ہرِ انّمرت کتھا سریسٹ اُوتم گُر بچنی سہجے چاکھی --	-----	ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥

ته بھئِیا پرگاسُ مِٹیا اندھِیارا جِءُ سُورج رَینِ کِراکھی --	----	ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
اِدِسٹُ اگوچرُ الکھُ نِرنّجنُ سو دیکھِیا گُرمُکھِ آکھی --12--	----	ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
سلوکُ م: 3 --	----	ਸਲੋਕੁ ਮਃ ੩ ॥
ستِگُرُ سیوے آپݨا سو سِرُ لیکھےَ لاءِ --	Page# [88]	ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
وِچہُ آپُ گواءِ کےَ رہنِ سچِ لِو لاءِ --	----	ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
ستِگُرُ جِنی ن سیوِئو تِنا بِرتھا جنمُ گواءِ --	----	ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
نانک جو تِسُ بھاوےَ سو کرے کہݨا کِچھُو ن جاءِ --1--	----	ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥
م: 3 --	----	ਮਃ ੩ ॥
منُ ویکاری ویڑِیا ویکارا کرم کماءِ --	----	ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥
دُوجےَ بھاءِ اگِیانی پُوجدے درگہ ملےَ سجاءِ[1] -- | سزاءِ[1]-	----	ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥

آتم دےءُ پُوجیئَ بِنُ ستِگر بُوجھ ن پاءِ --	----	ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥
جپُ تپُ سنّجمُ بھاݨا ستِگُرُو کا کرمی ملےَ پاءِ --	----	ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥
نانک سیوا سُرتِ کماوݨی جو ہرِ بھاوےَ سو تھاءِ پاءِ --2--	----	ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥
پئُڑی --	----	ਪਉੜੀ ॥
ہرِ ہرِ نامُ جپہُ من میرے جِتُ سدا سُکھُ ہووےَ دِنُ راتی --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
ہرِ ہرِ نامُ جپہُ من میرے جِتُ سِمرت سبھِ کِلوِکھ پاپ لہاتی --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
ہرِ ہرِ نامُ جپہُ من میرے جِتُ دالدُ دُکھ بھُکھ سبھ لہِ جاتی --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
ہرِ ہرِ نامُ جپہُ من میرے مُکھِ گُرمُکھِ پرِّیتِ لگاتی --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
جِتُ مُکھِ بھاگُ لِکھیا دھُرِ ساچےَ ہرِ تِتُ مُکھِ نامُ جپاتی --13--	----	ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥
سلوک م: 3 --	----	ਸਲੋਕ ਮਃ ੩ ॥

	ستگُر جنی ن سیوِئو سبدِ ن کیتو وِیچارُ --	----	ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
	انترِ گیانُ ن آئِئو مِرتکُ ہے سنّسارِ --	----	ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
[1]خیارُ	لکھ چئُراسیہ پھیرُ پئِیا مرِ جنّمے ہوءِ کھُیارُ[1] --	----	ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥
	ستگُر کی سیوا سو کرے جِس نو آپِ کرائے سوءِ --	----	ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥
	ستگُر وِچِ نامُ نِدھانُ ہے کرمِ پراپتِ ہوءِ --	----	ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
	سچِ رتے گُر سبد سِءُ تِن سچی سدا لِو ہوءِ --	----	ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥
	نانک جِس نو میلے ن وِچھُڑے سہجِ سماوے سوءِ --1--	----	ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥
	م: 3 --	----	ਮਃ ੩ ॥
[1]جو	سو بھگئُتی جو[1] بھگونتے جانے --	----	ਸੋ ਭਗਉਤੀ ਜੁੋ ਭਗਵੰਤੈ ਜਾਣੈ ॥
	گُر پرسادی آپُ پچھانے --	----	ਗੁਰ ਪਰਸਾਦੀ ਆਪੁ ਪਛਾਣੈ ॥
	دھاوتُ راکھے اِکتُ گھرِ آنے --	----	ਧਾਵਤੁ ਰਾਖੈ ਇਕਤੁ ਘਰਿ ਆਣੈ ॥
	جِیوتُ مرے ہرِ نامُ وکھانے --	----	ਜੀਵਤੁ ਮਰੈ ਹਰਿ ਨਾਮੁ ਵਖਾਣੈ ॥

اَیسا بھگئُتی اُتمُ ہوءِ --	----	ਐਸਾ ਭਗਉਤੀ ਉਤਮੁ ਹੋਇ ॥
نانک سچِ سماوے سوءِ --2--	----	ਨਾਨਕ ਸਚਿ ਸਮਾਵੈ ਸੋਇ ॥੨॥
م: 3 --	----	ਮਃ ੩ ॥
انترِ کپٹُ بھگئُتی کہاۓ --	----	ਅੰਤਰਿ ਕਪਟੁ ਭਗਉਤੀ ਕਹਾਏ ॥
پاکھنڈِ پاربرہمُ کدے ن پاۓ --	----	ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
پر نِندا کرے انترِ ملُ لاۓ --	----	ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
باہرِ ملُ دھووے من کی جوٹھِ ن جاۓ --	----	ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
ستسنگتِ سِءُ بادُ رچاۓ --	----	ਸਤਸੰਗਤਿ ਸਿਉ ਬਾਦੁ ਰਚਾਏ ॥
اندِنُ دُکھیا دوجے بھاءِ رچاۓ --	----	ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
ہرِ نامُ ن چیتے بہُ کرم کماۓ --	----	ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥
پورب لِکھیا سُ میٹنا ن جاۓ --	----	ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
نانک بِنُ ستگر سیوے موکھُ ن پاۓ --3--	----	ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥
پئُڑی --	----	ਪਉੜੀ ॥
ستگُرُ جنی دھیائیا سے کڑِ ن سواہی --	----	ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
ستگُرُ جنی دھیائیا سے ترِپتِ اگھاہی --	----	ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥

سَتِگُرُ جِنی دھِیاِئیا تِن جم ڈُرُ ناہی --	----	ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
جِن کےُ ہوِیا کرِپالُ ہرِ سے سَتِگُرپَیری پاہی --	Page# [89]	ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
تِن اَتھےَ اوتھےَ مُکھ اُجلے ہرِ درگہ پَیدھے جاہی --14--	----	ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥
سلوک م: 2 --	----	ਸਲੋਕ ਮਃ ੨ ॥
جو سِرُ سانْئی نا نِوےَ سو سِرُ دِجےَ ڈارِ --	----	ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
نانک جِسُ پِنّجر مہِ بِرہا نہی سو پِنّجرُ لےَ جارِ --1--	----	ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥
م: 5 --	----	ਮਃ ੫ ॥
مُنّڈھہُ بھُلی نانکا پھِرِ پھِرِ جنمِ مُئِیاسُ --	----	ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
کستُوری کےَ بھولڑےَ گنّدے ڈُنّمِ پئِیاسُ --2--	----	ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥
پئُڑی --	----	ਪਉੜੀ ॥
سو اَیسا ہرِ نامُ دھِیاِئےَ من میرے جو سبھنا اُپرِ ہُکمُ[1] چلائے -- | [1]حُکمُ-	----	ਸੋ ਐਸਾ ਹਰਿ ਨਾਮੁ ਧਿਆਇਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥

سو اَیسا ہرِ نامُ جپیۓَ من میرے جو انّتی اُسرِ لۓ چھڈاۓ --	----	ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
سو اَیسا ہرِ نامُ جپیۓَ من میرے جُ من کی ترِّسنا سبھ بھُکھ گواۓ --	----	ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
سو گُرمُکھِ نامُ جپِیا وڈبھاگی تِن نِنّدک دُسٹ سبھِ پَیری پاۓ --	----	ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
نانک نامُ ارادھِ سبھنا تے وڈا سبھِ ناوےَ اگےَ آنْ نِواۓ --15--	----	ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
سلوک م: 3 --	----	ਸਲੋਕ ਮਃ ੩ ॥
ویس کرے کرُوپِ کلکھنْی منِ کھوٹےَ کوُڑیارِ --	----	ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
پِر کےَ بھانْےَ نا چلےَ ہُکمُ[1] کرے گاوارِ -- | [1] حُکمُ	----	ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
گُر کےَ بھانْےَ جو چلےَ سبھِ دُکھ نِوارنْہارِ --	----	ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
لِکھیا میٹِ ن سکیۓَ جو دھُرِ لِکھیا کرتارِ --	----	ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
منُ تنُ سئُپے کنّت کءُ سبدے دھرے پِیارُ --	----	ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥

بِنُ ناوےَ کِنےَ ن پائِیا دیکھہُ رِدےَ بِچارِ --	----	ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
نانکؕ سا سُیالِئو سُلکھنؕی جِ راوی سِرجنہارِ --1--	----	ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥
م: 3 --	----	ਮਃ ੩ ॥
مائِیا موہُ گُبارُ[1] ہےَ تِس دا ن دِسےَ اُروارُ ن پارُ -- | [1]غُبارُ-	----	ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
منمُکھ اگِیانی مہا دُکھُ پائِدے ڈُبے ہرِ نامُ وِسارِ --	----	ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
بھلکے اُٹھِ بہُ کرم کماوہِ دُوجےَ بھاءِ پِیارُ --	----	ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
ستِگُرُ سیوہِ آپݨا بھئُجلُ اُترے پارِ --	----	ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
نانکؕ گُرمُکھِ سچِ سماوہِ سچُ نامُ اُر دھارِ --2--	----	ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
پئُڑی --	----	ਪਉੜੀ ॥
ہرِ جلِ تھلِ مہِیئلِ بھرپُورِ دُوجا ناہِ کوءِ --	----	ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥

ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥	----	ہرِ آپِ بہِ کرے نِیاءُ کُوڑِیار سبھ مارِ کڈھوءِ --
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥	----	سچِیارا دےءِ وڈِیائی ہرِ دھرم نِیاءُ کیئوءِ --
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥	----	سبھ ہرِ کی کرہُ اُستتِ جِن گرِیب[1] اناتھ راکھِ لیئوءِ -- | [1]غرِیب-
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥	----	جَیکارُ کیئو دھرمِیا کا پاپی کءُ ڈنّڈُ دِیئوءِ --16--
ਸਲੋਕ ਮਃ ੩ ॥	----	سلوک م: 3 --
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥	----	منمُکھ مَیلی کامݨی کُلکھݨی کُنارِ --
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥	----	پِرُ چھوڈِیا گھرِ آپݨا پر پُرکھَے نالِ پِیارُ --
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥	----	ترِسنا کدے ن چُکئی جلدی کرے پُوکار --
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥	----	نانک بِنُ ناوَے کُرُوپِ کُسوہݨی پرہرِ چھوڈی بھتارِ --1--
ਮਃ ੩ ॥	Page# [90]	م: 3 --

ਸਬਦਿ ਰਤੀ ਸੋਹਾਗਣੀ
ਸਤਿਗੁਰ ਕੈ ਭਾਇ ਪਿਆਰਿ ॥

سبدِ رتی سوہاگݨی
ستِگُر کےَ بھاءِ پِیارِ --

ਸਦਾ ਰਾਵੇ ਪਿਰੁ ਆਪਣਾ
ਸਚੈ ਪ੍ਰੇਮਿ ਪਿਆਰਿ ॥

سدا راوے پِرُ آپݨا
سچےَ پّریمِ پِیارِ --

ਅਤਿ ਸੁਆਲਿਉ ਸੁੰਦਰੀ
ਸੋਭਾਵੰਤੀ ਨਾਰਿ ॥

اتِ سُیالِءُ سُنّدری
سوبھاونّتی نارِ --

ਨਾਨਕ ਨਾਮਿ ਸੋਹਾਗਣੀ
ਮੇਲੀ ਮੇਲਣਹਾਰਿ ॥੨॥

نانک نامِ سوہاگݨی
میلی میلݨہارِ --2--

ਪਉੜੀ ॥

پئُڑی --

ਹਰਿ ਤੇਰੀ ਸਭ ਕਰਹਿ ਉਸਤਤਿ
ਜਿਨਿ ਫਾਥੇ ਕਾਢਿਆ ॥

ہرِ تیری سبھ کرہِ اُستتِ
جِن پھاتھے کاڈھِیا --

ਹਰਿ ਤੁਧਨੋ ਕਰਹਿ ਸਭ ਨਮਸਕਾਰੁ
ਜਿਨਿ ਪਾਪੈ ਤੇ ਰਾਖਿਆ ॥

ہرِ تُدھنو کرہِ سبھ نمسکارُ
جِن پاپےَ تے راکھِیا --

ਹਰਿ ਨਿਮਾਣਿਆ ਤੂੰ ਮਾਣੁ
ਹਰਿ ਡਾਢੀ ਹੂੰ ਤੂੰ ਡਾਢਿਆ ॥

ہرِ نماݨیا تُوںّ ماݨُ
ہرِ ڈاڈھی ہُوںّ تُوںّ ڈاڈھِیا --

ਹਰਿ ਅਹੰਕਾਰੀਆ ਮਾਰਿ ਨਿਵਾਏ
ਮਨਮੁਖ ਮੂੜ ਸਾਧਿਆ ॥

ہرِ اہنّکارِییا مارِ نِواۓ
منمُکھ مُوڑ سادھِیا --

ਹਰਿ ਭਗਤਾ ਦੇਇ ਵਡਿਆਈ
ਗਰੀਬ ਅਨਾਥਿਆ ॥੧੭॥

ہرِ بھگتا دےءِ وڈِیائی
گرِیب[1] اناتھِیا --17-- | [1]غرِیب-

سلوک م: 3 --	----	ਸਲੋਕ ਮਃ ੩ ॥
ستِگُر کے بھانڑے جو چلے تِس وڈِیائی وڈی ہوءِ --	----	ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥
ہر کا نامُ اُتمُ منِ وسے میٹ ن سکے کوءِ --	----	ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥
کِرپا کرے جِس آپنڑی تِس کرمِ پراپت ہوءِ --	----	ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥
نانک کارنڑُ کرتے وسِ ہے گُرمُکھِ بُوجھے کوءِ --1--	----	ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥
م: 3 --	----	ਮਃ ੩ ॥
نانک ہرِ نامُ جِنی آرادھیا اندِنُ ہرِ لِو تار --	----	ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
مائِیا بندی کھسم[1] کی تِن اگے کماوے کار -- | [1]خصم۔	----	ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥
پُورے پُورا کرِ چھوڑِیا ہُکمِ[1] سوارنڑہار -- | [1]حُکمِ۔	----	ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥
گُر پرسادی جِنی بُجھیا تِن پائِیا موکھ دُیارُ --	----	ਗੁਰ ਪਰਸਾਦੀ ਜਿਨੀ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥

منمُکھ ہُکمُ[1] ن جانْنی تِن مارے جم جنّدارُ ۔۔ | [1]حُکمُ۔	----	ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥
گُرمُکھِ جِنی ارادھِیا تِنی ترِیا بھئُجلُ سنّسارُ ۔۔	----	ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥
سبھِ ائُگنْ گُنْی مِٹائِیا گُرُ آپے بکھسنْہارُ[1] ۔۔2۔۔ | [1]بخشنْہارُ۔	----	ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥
پئُڑی ۔۔	----	ਪਉੜੀ ॥
ہرِ کی بھگتا پرتِیتِ ہرِ سبھ کِچھُ جانْدا ۔۔	----	ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
ہرِ جیوڈُ ناہی کوئی جانْنُ ہرِ دھرمُ بیِچاردا ۔۔	----	ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
کاڑا انّدیسا کِءُ کیِجَے جا ناہی ادھرمِ ماردا ۔۔	----	ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
سچا ساہِبُ[1] سچُ نِیاءُ پاپی نرُ ہاردا ۔۔ | [1]صاحِبُ۔	----	ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
سالاہِہُ[1] بھگتہُ کر جوڑِ ہرِ بھگت جن تاردا ۔۔18۔۔ | [1]سالاحِہُ۔	----	ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥
سلوک م: 3 ۔۔	----	ਸਲੋਕ ਮਃ ੩ ॥

آپنڑے پّرِیتم مِلِ رہا انّترِ رکھا اُرِ دھارِ --	----	ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
سالاہی[1] سو پّربھ سدا سدا گُر کےَ ہیتِ پِیارِ -- | [1]سالاحی-	----	ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
نانکؕ جِسُ ندرِ کرے تِسُ میلِ لۓ سائی سُہاگنڑِ نارِ --1--	----	ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥
م: 3 --	----	ਮਃ ੩ ॥
گُر سیوا تے ہرِ پائیۓَ جا کؕءُ ندرِ کرےءِ --	----	ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
مانڑس تے دیوتے بھۓ دھِیائِیا نامُ ہرے --	----	ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
ہئُمےَ مارِ مِلائِئنُ گُر کےَ سبدِ ترے --	----	ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
نانکؕ سہجِ سمائِئنُ ہرِ آپنڑی کّرِپا کرے --2--	----	ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥
پئُڑی --	----	ਪਉੜੀ ॥
ہرِ آپنڑی بھگتِ کراءِ وڈِیائی ویکھالیئنُ --	----	ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥

آپݨی آپ کرے پرتِیت
آپے سیو گھالیئنُ ـ ـ

---- ਆਪਣੀ ਆਪਿ ਕਰੇ ਪਰਤੀਤਿ
ਆਪੇ ਸੇਵ ਘਾਲੀਅਨੁ ॥

ہرِ بھگتا نو دےءِ اننّدُ
تھِرُ گھری بہالِئنُ ـ ـ

Page# [91]

ਹਰਿ ਭਗਤਾ ਨੋ ਦੇਇ ਅਨੰਦੁ
ਥਿਰੁ ਘਰੀ ਬਹਾਲਿਅਨੁ ॥

پاپِیا نو ن دیئی تھِرُ رہݨِ
چُݨِ نرک گھورِ چالِئنُ ـ ـ

---- ਪਾਪੀਆ ਨੋ ਨ ਦੇਈ ਥਿਰੁ ਰਹਣਿ
ਚੁਣਿ ਨਰਕ ਘੋਰਿ ਚਾਲਿਅਨੁ ॥

ہرِ بھگتا نو دےءِ پیارُ
کرِ انگُ نِستارِئنُ ـ ـ19ـ ـ

---- ਹਰਿ ਭਗਤਾ ਨੋ ਦੇਇ ਪਿਆਰੁ
ਕਰਿ ਅੰਗੁ ਨਿਸਤਾਰਿਅਨੁ ॥੧੯॥

سلوک م: 1 ـ ـ

---- ਸਲੋਕ ਮਃ ੧ ॥

کُبُدھِ ڈُومݨی کُدئیا کسائݨِ[1]
پرنِندا گھٹ چُوہڑی
مُٹھی کرودھِ چنڈالِ ـ ـ | [1]قصائݨِ-

---- ਕੁਬੁਧਿ ਡੂਮਣੀ ਕੁਦਇਆ ਕਸਾਇਣਿ
ਪਰ ਨਿੰਦਾ ਘਟ ਚੂਹੜੀ
ਮੁਠੀ ਕ੍ਰੋਧਿ ਚੰਡਾਲਿ ॥

کاری کڈھی کِیا تھیئے
جاں چارے بیٹھیا نالِ ـ ـ

---- ਕਾਰੀ ਕਢੀ ਕਿਆ ਥੀਐ
ਜਾਂ ਚਾਰੇ ਬੈਠੀਆ ਨਾਲਿ ॥

سچُ سنّجمُ کرݨی کاراں
ناوݨُ ناءُ جپیہی ـ ـ

---- ਸਚੁ ਸੰਜਮੁ ਕਰਣੀ ਕਾਰਾਂ
ਨਾਵਣੁ ਨਾਉ ਜਪੇਹੀ ॥

نانک اگےَ اُوتم سیئی
جِ پاپاں پنّدِ ن دیہی ـ ـ1ـ ـ

---- ਨਾਨਕ ਅਗੈ ਊਤਮ ਸੇਈ
ਜਿ ਪਾਪਾਂ ਪੰਦਿ ਨ ਦੇਹੀ ॥੧॥

م: 1 ـ ـ

---- ਮਃ ੧ ॥

کِیا ہَنّس کِیا بگُلا جا کءُ ندرِ کرےءِ --	----	ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
جو تِس بھاوے نانکا کاگہُ ہَنّس کرےءِ --2--	----	ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥
پئُڑی --	----	ਪਉੜੀ ॥
کِیتا لوڑِیۓ کنّمُ سُ ہرِپہِ آکھِیۓ --	----	ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
کارجُ دےءِ سوارِ سِتگُر سچُ ساکھِیۓ --	----	ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
سنّتا سنّگِ ندھانُ انمّرِتُ چاکھِیۓ --	----	ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
بھے بھنّجن مِہروان داس کی راکھِیۓ --	----	ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
نانک ہرِ گُݨ گاءِ الکھُ پربھُ لاکھِیۓ --20--	----	ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥
سلوک م: 3 --	----	ਸਲੋਕ ਮਃ ੩ ॥
جیءُ پِنّڈُ سبھُ تِس کا سبھسےَ دےءِ ادھارُ --	----	ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥
نانک گُرمُکھِ سیوِیۓ سدا سدا داتارُ --	----	ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥

ہءُ بلہاری تِن کءُ جِن دھیائِیا ہرِ نِرنگکارُ --	----	ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥
اونا کے مُکھ سد اُجلے اونا نو سبھُ جگتُ کرے نمسکارُ --1--	----	ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥
م: 3 --	----	ਮਃ ੩ ॥
ستگُر مِلۓ اُلٹی بھئی نو نِدھِ کھرچِءُ[1] کھاءُ -- | [1]خرچِءُ-	----	ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥
اٹھارہ سِدھی پِچھے لگِیا پھرنِ نِج گھرِ وسے نِج تھاءِ --	----	ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥
انہد دھُنی سد وجدے اُنمنِ ہرِ لو لاءِ --	----	ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥
نانک ہرِ بھگتِ تِنا کے منِ وسے جِن مستکِ لِکھیا دھُرِ پاءِ --2--	----	ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥
پئُڑی --	----	ਪਉੜੀ ॥
ہءُ ڈھاڈھی ہرِ پربھ کھسم[1] کا ہرِ کے درِ آئِیا -- | [1]خصم-	----	ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
ہرِ اندرِ سُنی پُوکار ڈھاڈھی مُکھِ لائِیا --	----	ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥

ہرِ پُچھیا ڈھاڈھی سدِ کےَ کِتُ ارتھِ تُوںَ آئِیا --	----	ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
نِت دیوہُ دانُ دئِیال پّربھ ہرِ نامُ دھِیائِیا --	----	ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
ہرِ داتےَ ہرِ نامُ جپائِیا نانکُ پَینائِیا --21--1-- سُدھُ	----	ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سِریراگُ کبِیر جیءُ کا -- ایکُ سُیانُ کےَ گھرِ گاوݨا	----	ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
جننی جانت سُتُ بڈا ہوتُ ہےَ اِتنا کُ ن جانےَ جِ دِن دِن اودھ گھٹتُ ہےَ --	----	ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
مور مور کرِ ادھِک لاڈُ دھرِ پیکھت ہی جمراءُ ہسےَ --1--	----	ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥
ایسا تیَں جگُ بھرمِ لائِیا --	Page# [92]	ਐਸਾ ਤੈਂ ਜਗੁ ਭਰਮਿ ਲਾਇਆ ॥
کیَسے بُوجھےَ جب موہِیا ہےَ مائِیا --1-- رہاءُ --	----	ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
کہت کبِیر چھوڈِ بِکھِیا رس اِتُ سنّگتِ نِہچءُ مرݨا --	----	ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥

رمئِیا جپہُ پرّانڑی انت جِیونڑ بانڑی اِن بِدھِ بھو ساگرُ ترنڑا ــ2ــ	----	ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
جاں تِسُ بھاوے تا لاگے بھاءُ ــ	----	ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
بھرمُ بھُلاوا وِچہُ جاءِ ــ	----	ਭਰਮੁ ਭੁਲਾਵਾ ਵਿਚਹੁ ਜਾਇ ॥
اُپجے سہجُ گِیان متِ جاگے ــ	----	ਉਪਜੈ ਸਹਜੁ ਗਿਆਨ ਮਤਿ ਜਾਗੈ ॥
گُر پرّسادِ انتّرِ لِو لاگے ــ3ــ	----	ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
اِتُ سنّگتِ ناہی مرنڑا ــ	----	ਇਤੁ ਸੰਗਤਿ ਨਾਹੀ ਮਰਣਾ ॥
ہُکمُ[1] پچھانڑِ تا کھسمے[2] مِلنڑا ــ1ــ رہاءُ دُوجا ــ | [1]حُکمُ۔ [2]خصمے۔	----	ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
سِرِیراگُ ترِّلوچن کا ــ	----	ਸਿਰੀਰਾਗੁ ਤ੍ਰਿਲੋਚਨ ਕਾ ॥
مائِیا موہُ منِ آگلڑا پرّانڑی جرا مرنڑُ بھءُ وِسرِ گئِیا ــ	----	ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
کُٹنّبُ دیکھِ بِگسہِ کملا جِءُ پر گھرِ جوہہِ کپٹ نرا ــ1ــ	----	ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥
دُوڑا آئِوہِ جمہِ تنڑا ــ	----	ਦੂੜਾ ਆਇਓਹਿ ਜਮਹਿ ਤਣਾ ॥
تِن آگلڑے مے رہنڑُ ن جاءِ ــ	----	ਤਿਨ ਆਗਲੜੈ ਮੈ ਰਹਣੁ ਨ ਜਾਇ ॥
کوئی کوئی ساجنڑُ آءِ کہے ــ	----	ਕੋਈ ਕੋਈ ਸਾਜਣੁ ਆਇ ਕਹੈ ॥
مِلُ میرے بیٹھُلا لے باہڑی ولاءِ ــ	----	ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥

مِلُ میرے رمئِیا مےَ لیہِ چھڈاءِ --1-- رہاءُ --	----	ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥
انِکَ انِکَ بھوگ راج بِسرے پّرانٔی سنّسار ساگر پےَ امرُ بھِئیا --	----	ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
مائِیا مُوٹھا چیتسِ ناہی جنمُ گوائِئو آلسِیا --2--	----	ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥
بِکھم گھور پنّتھِ چالٹا پّرانٔی روِ سسِ تہ ن پّرویسنّ --	----	ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
مائِیا موہُ تب بِسرِ گئِیا جاں تجِئلے سنّسارنّ --3--	----	ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥
آجُ میرےَ منِ پّرگٹُ بھِئیا ہےَ پیکھِئلے دھرمرائو --	----	ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
تہ کر دل کرنِ مہابلی تِن آگلڑےَ مےَ رہنٹُ ن جاءِ --4--	----	ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
جے کو مُونّ اُپدیسُ کرتُ ہےَ تا ونِٹ ترِنِٹ رتڑا نارائِنٹا --	----	ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
اےَ جی تُونّ آپے سبھ کِچھُ جانڈا بدتِ ترِلوچنُ رامئِیا --5--2--	----	ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥
سّرِیراگُ بھگت کبِیر جیءُ کا --	----	ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥

اچرج ایکُ سُنہُ رے پنّڈِیا اب کِچھُ کہنُ ن جائی --	----	ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
سُرِ نر گنڑ گنّدھرب جِنِ موہے ترِبھونڑ میکھُلی لائی --1--	----	ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥
راجا رام انہد کِنّگُری باجےَ --	----	ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
جا کی دِسٹِ ناد لِو لاگےَ --1-- رہاءُ --	----	ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥
بھاٹھی گگنُ سِنّگِیا ارُ چُنّگِیا کنک کلس اِکُ پائِیا --	----	ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
تِسُ مہِ دھار چُئےَ اتِ نِرمل رس مہِ رسن چُیائِیا --2--	----	ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥
ایک جُ بات انُوپ بنی ہےَ پون پِیالا ساجِیا --	----	ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
تِینِ بھون مہِ ایکو جوگی کہہُ کونُ ہےَ راجا --3--	----	ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥
اَیسے گِیان پرّگٹِیا پُرکھوتم کہُ کبِیر رنّگِ راتا --	----	ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
اءُر دُنی سبھ بھرمِ بھُلانی منُ رام رسائِن ماتا --4--3--	----	ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥
سرِّیراگ بانڑی بھگت بینڑی جیءُ کی --	Page# [93]	ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥

پھرِیا کےَ گھرِ گاونا ـ ـ	----	ਪਹਰਿਆ ਕੈ ਘਰਿ ਗਾਵਣਾ ॥
੧ੴ ستِگر پّرسادِ ـ ـ	----	੧ੴ ਸਤਿਗੁਰ ਪ੍ਰਸਾਦਿ ॥
رے نر گربھ کُنّڈل جب آچھت اُردھ دھِیان لِو لاگا ـ ـ	----	ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥
مِرتک پِنّڈِ پد مد نا اہِنِس ایکُ اگِیانُ سُ ناگا ـ ـ	----	ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨੁ ਸੁ ਨਾਗਾ ॥
تے دِن سنّملُ کسٹ مہا دُکھ اب چِتُ ادھِک پسارِیا ـ ـ	----	ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥
گربھ چھوڈِ مّرِت منّڈل آئِیا تءُ نرہرِ منہُ بِسارِیا ـ ـ1ـ ـ	----	ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥
پھِرِ پچھُتاوہِگا مُوڑِیا تُوںّ کون کُمتِ بھّرمِ لاگا ـ ـ	----	ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥
چیتِ رامُ ناہی جم پُرِ جاہِگا جنُ بِچرےَ انرادھا ـ ـ1ـ ـ رہاءُ ـ ـ	----	ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥
بال بِنود چِنّد رس لاگا کھِنُ کھِنُ موہِ بِیاپےَ ـ ـ	----	ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥
رسُ مِسُ میدھُ انمّرِتُ بِکھُ چاکھی تءُ پنّچ پّرگٹ سنّتاپےَ ـ ـ	----	ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥

جپُ تپُ سنّجمُ چھوڈِ سُکّرِت متِ	----	ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ
رام نامُ ن ارادھِیا ـ ـ		ਰਾਮ ਨਾਮੁ ਨ ਅਰਾਧਿਆ ॥
اُچھلِیا کامُ کال متِ لاگی	----	ਉਛਲਿਆ ਕਾਮੁ ਕਾਲ ਮਤਿ ਲਾਗੀ
ت ءُ آنِ سکتِ گلِ بانْدھِیا ـ ـ2ـ ـ		ਤਉ ਆਨਿ ਸਕਤਿ ਗਲਿ ਬਾਂਧਿਆ ॥੨॥
ترُݨ تیجُ پر ترِّء مُکھُ جوہہِ	----	ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ
سرُ اپسرُ ن پچھاݨِیا ـ ـ		ਸਰੁ ਅਪਸਰੁ ਨ ਪਛਾਣਿਆ ॥
اُنمت کامِ مہا بِکھُ بھُولےَ	----	ਉਨਮਤ ਕਾਮਿ ਮਹਾ ਬਿਖੁ ਭੂਲੈ
پاپُ پُنّنُ ن پچھانِیا ـ ـ		ਪਾਪੁ ਪੁੰਨੁ ਨ ਪਛਾਨਿਆ ॥
سُت سنّپتِ دیکھِ اِہُ منُ گربِیا	----	ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ
رامُ رِدےَ تے کھوئِیا ـ ـ		ਰਾਮੁ ਰਿਦੈ ਤੇ ਖੋਇਆ ॥
اور مرت مائِیا منُ تولے	----	ਅਵਰ ਮਰਤ ਮਾਇਆ ਮਨੁ ਤੋਲੇ
ت ءُ بھگ مُکھِ جنمُ وِگوئِیا ـ ـ3ـ ـ		ਤਉ ਭਗ ਮੁਖਿ ਜਨਮੁ ਵਿਗੋਇਆ ॥੩॥
پُنّڈر کیس کسم تے دھئُلے	----	ਪੁੰਡਰ ਕੇਸ ਕੁਸਮ ਤੇ ਧਉਲੇ
سپت پاتال کی باݨی ـ ـ		ਸਪਤ ਪਾਤਾਲ ਕੀ ਬਾਣੀ ॥
لوچن سّرمہِ بُدھِ بل ناٹھی	----	ਲੋਚਨ ਸ੍ਰਮਹਿ ਬੁਧਿ ਬਲ ਨਾਠੀ
تا کامُ پوِس مادھاݨی ـ ـ		ਤਾ ਕਾਮੁ ਪਵਸਿ ਮਾਧਾਣੀ ॥
تا تے بکھےَ بھئی متِ پاوِس	----	ਤਾ ਤੇ ਬਿਖੈ ਭਈ ਮਤਿ ਪਾਵਸਿ
کائِیا کملُ کُملاݨا ـ ـ		ਕਾਇਆ ਕਮਲੁ ਕੁਮਲਾਣਾ ॥

اوگتِ بانڑِ چھوڈِ مرِت منّڈلِ ت ءُ پاچھے پچھُتاٹا --4--	----	ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥
نِکُٹی دیہ دیکھِ دھُنِ اُپجے مان کرت نہی بُوجھے --	----	ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥
لالچُ کرے جِیون پد کارن لوچن کچھُو ن سُوجھے --	----	ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥
تھاکا تیجُ اُڈِیا منُ پنّکھی گھرِ آنگِن ن سُکھائی --	----	ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥
بینٹی کہے سُنہُ رے بھگتہُ مرن مُکتِ کِنِ پائی --5--	----	ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
سِرِیراگُ --	----	ਸਿਰੀਰਾਗੁ ॥
توہی موہی موہی توہی انّترُ کیسا --	----	ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
کنک کِٹک جل ترنّگ جَیسا --1--	----	ਕਨਕ ਕਟਿਕ ਜਲ ਤਰੰਗ ਜੈਸਾ ॥੧॥
ج ءُ پے ہم ن پاپ کرنّتا اہے اننّتا --	----	ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
پتِت پاون نامُ کیسے ہُنّتا --1-- رہاءُ --	----	ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥
تُمّہ جُ نائِک آچھہُ انّترجامی --	----	ਤੁਮ੍ ਜੁ ਨਾਇਕ ਆਛਹੁ ਅੰਤਰਜਾਮੀ ॥

پّربھ تے جنُ جانیِجےَ جن تے سُیامی --2--	----	ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥
سرِیرُ آرادھےَ مو کءُ بیِچارُ دیہُو --	----	ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
روِداس سم دل سمجھاوے کوئُو --3--	----	ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥
راگُ ماجھ چئُپدے گھرُ 1 مہلا[1] 4 | محلا[1]	Page# [94]	ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪
ੴ سِتنامُ کرتا پُرکھُ نربھءُ نرویرُ اکال مُورتِ اجُونی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ہرِ ہرِ نامُ مےَ ہرِ منِ بھائِیا --	----	ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥
وڈبھاگی ہرِ نامُ دھِیائِیا --	----	ਵਡਭਾਗੀ ਹਰਿ ਨਾਮੁ ਧਿਆਇਆ ॥
گُرِ پُورےَ ہرِ نام سِدھِ پائی کو ورلا گُرمتِ چلےَ جیءُ --1--	----	ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥
مےَ ہرِ ہرِ کھرچُ لئِیا بنّنِ پلےَ --	----	ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥
میرا پّرانھ سکھائی سدا نالِ چلےَ --	----	ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥
گُرِ پُورےَ ہرِ نامُ دِڑائِیا ہرِ نِہچلُ ہرِ دھنُ پلےَ جیءُ --2--	----	ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥
ہرِ ہرِ سجنھُ میرا پّریتمُ رائِیا --	----	ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥
کوئی آنھِ مِلاوےَ میرے پّرانھ جیِوائِیا --	----	ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥

ہءُ رہِ ن سکا بِنُ دکھے پڑِیتما مےَ نیرُ وہے وہِ چلےَ جی ءُ --3--	----	ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥
ستِگرُ مِترُ میرا بال سکھائی --	----	ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
ہءُ رہِ ن سکا بِنُ دکھے میری مائی --	----	ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥
ہرِ جی ءُ کرِپا کرہُ گرُ میلہُ جن نانک ہرِ دھنُ پلےَ جی ءُ --4--1--	----	ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥
ماجھ مہلا[1] 4 -- | محلا[1]-	----	ਮਾਝ ਮਹਲਾ ੪ ॥
مدھُسُودن میرے من تن پڑانا --	----	ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥
ہءُ ہرِ بِنُ دُوجا اورُ ن جانا --	----	ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥
کوئی سجنڑُ سنّتُ ملےَ وڈبھاگی مےَ ہرِ پڑبھُ پیارا دسےَ جی ءُ --1--	----	ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥
ہءُ منُ تنُ کھوجی بھالِ بھالائی --	----	ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥
کِءُ پِیارا پڑِیتمُ ملےَ میری مائی --	----	ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥
مِلِ ستسنّگتِ کھوجُ دسائی وِچِ سنّگتِ ہرِ پڑبھُ وسےَ جی ءُ --2--	----	ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥
میرا پِیارا پڑِیتمُ ستِگرُ رکھوالا --	----	ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥
ہم بارِک دِین کرہُ پڑتپالا --	----	ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥

میرا مات پِتا گُرُ ستِگُرُ پُورا گُر جل مِلِ کملُ وِگسےَ جی ءُ --3--	----	ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥
مےَ بِنُ گُر دیکھے نید ن آوے --	----	ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥
میرے من تنِ ویدن گُر بِرہُ لاگاوے --	----	ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥
ہرِ ہرِ دئِیا کرہُ گُرُ میلہُ جن نانک گُر مِلِ رہسےَ جی ءُ --4--2--	----	ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥
ماجھ مہلا[1] 4 -- | محلا[1]	Page# [95]	ਮਾਝ ਮਹਲਾ ੪ ॥
ہرِ گُنْ پڑیِئےَ ہرِ گُنْ گُنئیِے --	----	ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥
ہرِ ہرِ نام کتھا نِت سُنئیے --	----	ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
مِلِ ستسنّگتِ ہرِ گُنْ گاۓ جگُ بھئُجلُ دُترُ ترِیئےَ جی ءُ --1--	----	ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥
آۓ سکھی ہرِ میلُ کریہا --	----	ਆਉ ਸਖੀ ਹਰਿ ਮੇਲੁ ਕਰੇਹਾ ॥
میرے پِرِیتم کا مےَ دےءِ سنیہا --	----	ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
میرا مِترُ سکھا سو پِرِیتمُ بھائی مےَ دسے ہرِ نرہرِیئےَ جی ءُ --2--	----	ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥
میری بیدن ہرِ گُرُ پُورا جانےَ --	----	ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥
ہءُ رہِ ن سکا بِنُ نام وکھانےَ --	----	ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥
مےَ انکھدھُ منترُ دِجےَ گُر پُورے مےَ ہرِ ہرِ نامِ اُدھرِیئےَ جی ءُ --3--	----	ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥

ہم چاتّرِکٗ دِین ستِگُر سرٗنائی --	----	ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥
ہرِ ہرِ نامُ بُوںّد مُکھِ پائی --	----	ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥
ہرِ جلنِدھِ ہم جل کے مینے جن نانکٗ جل بِنُ مرِیئَ جی ءُ	----	ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥
--3--4--		
ماجھ مہلا[1] 4 -- | [1]محلا-	----	ਮਾਝ ਮਹਲਾ ੪ ॥
ہرِ جن سنّت مِلہُ میرے بھائی --	----	ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥
میرا ہرِ پّربھُ دسہُ مےَ بھُکھ لگائی --	----	ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥
میری سردھا پُورِ جگجِیون داتے مِلِ ہرِ درسنِ منُ بھیجےَ جی ءُ --1--	----	ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥
مِلِ ستسنّگِ بولی ہرِ باݨی --	----	ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥
ہرِ ہرِ کتھا میرےَ منِ بھاݨی --	----	ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥
ہرِ ہرِ انّمّرِتُ ہرِ منِ بھاوےَ مِلِ ستِگُر انّمّرِتُ پیچےَ جی ءُ --2--	----	ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥
وڈبھاگی ہرِ سنّگتِ پاوہِ --	----	ਵਡਭਾਗੀ ਹਰਿ ਸੰਗਤਿ ਪਾਵਹਿ ॥
بھاگہِین بھّرمِ چوٹا کھاوہِ --	----	ਭਾਗਹੀਨ ਭ੍ਰਮਿ ਚੋਟਾ ਖਾਵਹਿ ॥
بِنُ بھاگا ستسنّگُ ن لبھےَ بِنُ سنّگتِ مَیلُ بھرِجےَ جی ءُ --3--	----	ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥
مےَ آءِ مِلہُ جگجِیون پیارے --	----	ਮੈ ਆਇ ਮਿਲਹੁ ਜਗਜੀਵਨ ਪਿਆਰੇ ॥

ہرِ ہرِ نامُ دئِیا مَنِ دھارے --	----	ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥
گُرمتِ نامُ مِیٹھا منِ بھائِیا جن نانک نامِ منُ بھِیجےَ جی ءُ	----	ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥
--4--4--		
ماجھ مہلا[1] 4 -- محلا[1]-	----	ਮਾਝ ਮਹਲਾ ੪ ॥
ہرِ گرگیانُ ہرِ رسُ ہرِ پائِیا --	----	ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥
منُ ہرِ رنّگِ راتا ہرِ رسُ پِیائِیا --	----	ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥
ہرِ ہرِ نامُ مُکھِ ہرِ ہرِ بولی منُ ہرِ رسِ ٹُلِ ٹُلِ پئُدا جی ءُ --1--	----	ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥
آوہُ سنّت مےَ گلِ میلائِیَۓ --	----	ਆਵਹੁ ਸੰਤ ਮੈ ਗਲਿ ਮੇਲਾਈਐ ॥
میرے پرِّیتم کی مےَ کتھا سُݨائِیَۓ --	----	ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥
ہرِ کے سنّت مِلہُ منُ دیوا جو گُربانْی مُکھِ چئُدا جی ءُ --2--	----	ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥
وڈبھاگی ہرِ سنّتُ مِلائِیا --	----	ਵਡਭਾਗੀ ਹਰਿ ਸੰਤੁ ਮਿਲਾਇਆ ॥
گُرِ پُورےَ ہرِ رسُ مُکھِ پائِیا --	----	ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥
بھاگہِین ستِگُرُ نہی پائِیا منمُکھُ گربھ جُونی نِتِ پئُدا جی ءُ --3--	----	ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥
آپِ دئِیالِ دئِیا پرّبھِ دھاری --	----	ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

مَلُ ہئُمےَ بِکھِیا سبھ نِواری --	----	ਮਲੁ ਹਉਮੈ ਬਿਖਿਆ ਸਭ ਨਿਵਾਰੀ ॥
نانکً ہٹ پٹݨ وِچ کانْئِیا ہرِ لَینْدے گُرمُکھِ سئُدا جیءُ --4--5--	----	ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥
ماجھ مہلا[1] 4 -- ǀ [1]محلا-	----	ਮਾਝ ਮਹਲਾ ੪ ॥
ہءُ گُݨ گووِنّد ہرِ نامُ دھِیائی --	----	ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥
مِلِ سنّگتِ منِ نامُ وسائی --	----	ਮਿਲਿ ਸੰਗਤਿ ਮਨਿ ਨਾਮੁ ਵਸਾਈ ॥
ہرِ پرّبھ اگم اگوچر سُیامی مِلِ ستِگُر ہرِ رسُ کیچےَ جیءُ --1--	----	ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥
دھنُ دھنُ ہرِ جن جِنِ ہرِ پرّبھُ جاتا --	Page# [96]	ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥
جاءِ پُچھا جن ہرِ کی باتا --	----	ਜਾਇ ਪੁਛਾ ਜਨ ਹਰਿ ਕੀ ਬਾਤਾ ॥
پاو ملووا ملِ ملِ دھووا مِلِ ہرِ جن ہرِ رسُ پیچےَ جیءُ --2--	----	ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥
ستِگُر داتےَ نامُ دِڑائِیا --	----	ਸਤਿਗੁਰ ਦਾਤੈ ਨਾਮੁ ਦਿੜਾਇਆ ॥
وڈبھاگی گُر درسنُ پائِیا --	----	ਵਡਭਾਗੀ ਗੁਰ ਦਰਸਨੁ ਪਾਇਆ ॥
انّمرِت رسُ سچُ انّمرِتُ بولی گُرِ پُورےَ انّمرِتُ لیچےَ جیءُ --3--	----	ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥
ہرِ ستسنّگتِ ست پُرکھُ مِلائیۓَ --	----	ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥
مِلِ ستسنّگتِ ہرِ نامُ دھِیائیۓَ --	----	ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥

نانکؑ ہرِ کتھا سُنڑی مُکھِ بولی گُرمتِ ہرِ نامِ پرِچےَ جی ءُ ـــ4ـــ6ـــ	----	ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥
ماجھ مہلا[1] 4 ــ | [1]محلا ــ	----	ਮਾਝ ਮਹਲਾ ੪ ॥
آوہُ بھَینڑے تُسی مِلہُ پیارِییا ـــ	----	ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥
جو میرا پرِّیتمُ دسے تِس کےَ ہءُ وارِییا ـــ	----	ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
مِلِ ستسنّگتِ لدھا ہرِ سجنڑُ ہءُ ستِگر وِٹہُ گھُمائِیا جی ءُ ـــ1ـــ	----	ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
جہ جہ دیکھا تہ تہ سُیامی ـــ	----	ਜਹ ਜਹ ਦੇਖਾ ਤਹ ਤਹ ਸੁਆਮੀ ॥
تُوگھٹ گھٹِ روِیا انّترجامی ـــ	----	ਤੂ ਘਟਿ ਘਟਿ ਰਵਿਆ ਅੰਤਰਜਾਮੀ ॥
گُرِ پُورےَ ہرِ نالِ دِکھالیا ہءُ ستِگر وِٹہُ سد وارِیا جی ءُ ـــ2ـــ	----	ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
ایکو پونڑُ ماٹی سبھ ایکا سبھ ایکا جوتِ سبائِییا ـــ	----	ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
سبھ اِکا جوتِ ورتےَ بھِن بھِنِ ن رلئی کِسےَ دی رلائِییا ـــ	----	ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
گُر پرسادی اِکُ ندری آئِیا ہءُ ستِگر وِٹہُ وتائِیا جی ءُ ـــ3ـــ	----	ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
جنُ نانکُ بولےَ انمّرِت بانڑی ـــ	----	ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥

گُرسِکھاں کےَ منِ پِیاری بھانٔی ۔۔	ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
اُپدیِسُ کرے گُرُ ستِگُرُ پوُرا گُرُ ستِگُرُ پرئُپکارِییا جیء ۔۔4۔۔7۔۔	ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥
ست چئُپدے مہلے[1] چئُتھے کے ۔۔ | [1]محلے۔	ਸਤ ਚਉਪਦੇ ਮਹਲੇ ਚਉਥੇ ਕੇ ॥
ماجھ مہلا[1] 5 چئُپدے گھرُ 1 ۔۔ | [1]محلا۔	ਮਾਝ ਮਹਲਾ ੫ ਚਉਪਦੇ ਘਰੁ ੧ ॥
میرا من لوچےَ گُر درسن تائی ۔۔	ਮੇਰਾ ਮਨ ਲੋਚੈ ਗੁਰ ਦਰਸਨ ਤਾਈ ॥
بِلپ کرے چاترِک کی نِیائی ۔۔	ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ترِکھا ن اُترےَ سانْتِ ن آوےَ بِنُ درسن سنّت پِیارے جیء ۔۔1۔۔	ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
ہءُ گھولی جیءُ گھولِ گھُمائی گُر درسن سنّت پِیارے جیءُ ۔۔1۔۔ رہاءُ ۔۔	ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥
تیرا مُکھُ سُہاوا جیءُ سہج دھُنِ بانٔی ۔۔	ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
چِرُ ہویا دیکھے سارِنّگپانٔی ۔۔	ਚਿਰੁ ਹੋਆ ਦੇਖੇ ਸਾਰਿੰਗਪਾਣੀ ॥
دھنّنُ سُ دیسُ جہا توُنّ وسِیا میرے سجنْ مِیت مُرارے جیءُ ۔۔2۔۔	ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

ہءُ گھولی ہءُ گھولِ گھُمائی گُر سجنڑ میت مُرارے جیءُ --1-- رہاءُ --	----	ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥
اِک گھڑی ن ملتے تا کلجُگُ ہوتا --	----	ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ہُنڑِ کدِ ملیۓ پِرء تُدھُ بھگونّتا --	----	ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
موہِ رَینڑ ن وِہاوےَ نید ن آوےَ بِنُ دیکھے گُر دربارے جیءُ --3--	Page# [97]	ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
ہءُ گھولی جیءُ گھولِ گھُمائی تِسُ سچے گُر دربارے جیءُ --1-- رہاءُ --	----	ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
بھاگُ ہویا گُرِ سنّتُ مِلائِیا --	----	ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
پّربھُ ابناسی گھر مہِ پائِیا --	----	ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
سیو کری پلُ چسا ن وِچھُڑا جن نانکُ داس تُمارے جیءُ --4--	----	ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
ہءُ گھولی جیءُ گھولِ گھُمائی جن نانکُ داس تُمارے جیءُ -- رہاءُ --8--1--	----	ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥
راگُ ماجھ مہلا[1] 5 -- | محلا[1]	----	ਰਾਗੁ ਮਾਝ ਮਹਲਾ ੫ ॥

سا رُتِ سُہاوی جِتُ تُدھُ سمالی --	----	ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
سو کمّمُ سُہیلا جو تیری گھالی --	----	ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
سو رِدا سُہیلا جِتُ رِدے تُوںَ وُٹھا سبھنا کے داتارا جی ءُ --1--	----	ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
تُوںَ ساجھا ساہِبُ[1] باپُ ہمارا -- [1] صاحِبُ-	----	ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
ن ءُ نِدھِ تیرے اکھُٹ بھنڈارا --	----	ਨਉ ਨਿਧਿ ਤੇਰੈ ਅਖੁਟ ਭੰਡਾਰਾ ॥
جِسُ تُوںَ دیہِ سُ ترِپتِ اگھاوے سوئی بھگتُ تُمارا جی ءُ --2--	----	ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
سبھُ کو آسے تیری بیَٹھا --	----	ਸਭੁ ਕੋ ਆਸੈ ਤੇਰੀ ਬੈਠਾ ॥
گھٹ گھٹ انترِ تُوںہے وُٹھا --	----	ਘਟ ਘਟ ਅੰਤਰਿ ਤੂੰਹੈ ਵੁਠਾ ॥
سبھے ساجھیوال سدائِنِ تُوںَ کِسے ن دِسہِ باہرا جی ءُ --3--	----	ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
تُوںَ آپے گُرمُکھِ مُکتِ کرائِہِ --	----	ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
تُوںَ آپے منمُکھِ جنمِ بھوائِہِ --	----	ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
نانک داس تیرے بلِہارے سبھُ تیرا کھیلُ دساہرا جی ءُ --9--2--4--	----	ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
ماجھ مہلا[1] 5 -- | [1] محلا-	----	ਮਾਝ ਮਹਲਾ ੫ ॥
انہدُ واجے سہجِ سُہیلا --	----	ਅਨਹਦੁ ਵਾਜੈ ਸਹਜਿ ਸੁਹੇਲਾ ॥

سبدِ انّد کرے سد کیلا ۔۔	----	ਸਬਦਿ ਅਨੰਦ ਕਰੇ ਸਦ ਕੇਲਾ ॥
سہج گُپھا مہِ تاڑی لائی آسنڑُ اُوچ سوارِیا جیءُ ۔۔1۔۔	----	ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥
پھِر گھِر اپُنے گرِہ مہِ آئِیا ۔۔	----	ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥
جو لوڑِیدا سوئی پائِیا ۔۔	----	ਜੋ ਲੋੜੀਦਾ ਸੋਈ ਪਾਇਆ ॥
ترِّپتِ اگھاءِ رہِیا ہےَ سنّتہُ گُرِ انبھءُ پُرکھُ دِکھارِیا جیءُ ۔۔2۔۔	----	ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥
آپے راجنُ آپے لوگا ۔۔	----	ਆਪੇ ਰਾਜਨੁ ਆਪੇ ਲੋਗਾ ॥
آپ نِربانڑی آپے بھوگا ۔۔	----	ਆਪਿ ਨਿਰਬਾਣੀ ਆਪੇ ਭੋਗਾ ॥
آپے تکھتِ[1] بہےَ سچُ نِیائی سبھ چُوکی کُوک پُکارِیا جیءُ ۔۔3۔۔ |	----	ਆਪੇ ਤਖਤਿ ਬਹੈ ਸਚੁ ਨਿਆਈ ਸਭ ਚੁਕੀ ਕੂਕ ਪੁਕਾਰਿਆ ਜੀਉ ॥੩॥
[1]تخت۔		
جیہا ڈِٹھا مےَ تیہو کہِیا ۔۔	----	ਜੇਹਾ ਡਿਠਾ ਮੈ ਤੇਹੋ ਕਹਿਆ ॥
تِسُ رسُ آئِیا جِن بھیدُ لہِیا ۔۔	----	ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
جوتی جوتِ مِلی سُکھُ پائِیا جن نانک اِکُ پسارِیا جیءُ ۔۔10۔۔3۔۔4۔۔	----	ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥
ماجھ مہلا[1] 5 ۔۔ | [1]محلا۔	----	ਮਾਝ ਮਹਲਾ ੫ ॥
جِتُ گھرِ پرِ سوہاگُ بنڑائِیا ۔۔	----	ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥

تتُ گھرِ سکھیۓ منگلُ گائیا --	----	ਤਿਤੁ ਘਰਿ ਸਖੀਏ ਮੰਗਲੁ ਗਾਇਆ ॥
اند بنود تتے گھرِ سوہہِ جو دھن کنتِ سِگاری جیءُ --1--	----	ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥
سا گنونتی سا وڈبھاگنِ --	----	ਸਾ ਗੁਣਵੰਤੀ ਸਾ ਵਡਭਾਗਣਿ ॥
پتّرونتی سِیلونتِ سوہاگنِ --	----	ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥
روپونتِ سا سُگھڑِ بچکھنِ جو دھن کنتّ پیاری جیءُ --2--	----	ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥
اچارونتِ سائی پردھانے --	----	ਅਚਾਰਵੰਤਿ ਸਾਈ ਪਰਧਾਨੇ ॥
سبھ سِنگار بنے تِس گیانے --	----	ਸਭ ਸਿੰਗਾਰ ਬਣੇ ਤਿਸੁ ਗਿਆਨੇ ॥
سا کلونتی سا سبھرائی جو پرِ کے رنگِ سواری جیءُ --3--	----	ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥
مہما تِس کی کہنڑ ن جاۓ --	----	ਮਹਿਮਾ ਤਿਸ ਕੀ ਕਹਣੁ ਨ ਜਾਏ ॥
جو پرِ میلِ لئی انگِ لاۓ --	----	ਜੋ ਪਿਰਿ ਮੇਲਿ ਲਈ ਅੰਗਿ ਲਾਏ ॥
تھرُ سہاگُ ورُ اگمُ اگوچرُ جن نانک پریم سادھاری جیءُ --11--4--4--	Page# [98]	ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
کھوجت کھوجت درسن چاہے --	----	ਖੋਜਤ ਖੋਜਤ ਦਰਸਨ ਚਾਹੇ ॥
بھاتِ بھاتِ بن بن اوگاہے --	----	ਭਾਤਿ ਭਾਤਿ ਬਨ ਬਨ ਅਵਗਾਹੇ ॥

نِرگُنُ سرگُنُ ہرِ ہرِ میرا کوئی ہےَ جی ءُ آنْ مِلاوے جی ءُ --1--	----	ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥
کھٹُ ساست بچرت مُکھِ گیانا --	----	ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥
پُوجا تِلکُ تیرتھ اِسنانا --	----	ਪੂਜਾ ਤਿਲਕੁ ਤੀਰਥ ਇਸਨਾਨਾ ॥
نِولی کرم آسن چئُراسِیہ اِن مہِ سانْتِ ن آوےَ جی ءُ --2--	----	ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥
انِک برکھ کیئے جپ تاپا --	----	ਅਨਿਕ ਬਰਖ ਕੀਏ ਜਪ ਤਾਪਾ ॥
گونُ کِییا دھرتی بھرماتا --	----	ਗਵਨੁ ਕੀਆ ਧਰਤੀ ਭਰਮਾਤਾ ॥
اِکُ کھِنُ ہِردےَ سانْتِ ن آوےَ جوگی بہُڑِ بہُڑِ اُٹھِ دھاوےَ جی ءُ --3--	----	ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥
کرِ کرِپا موہِ سادھُ مِلائِیا --	----	ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥
منُ تنُ سِیتلُ دھیِرجُ پائِیا --	----	ਮਨੁ ਤਨੁ ਸੀਤਲੁ ਧੀਰਜੁ ਪਾਇਆ ॥
پربھُ اِبناسی بسِیا گھٹ بھیترِ ہرِ منگلُ نانکُ گاوے جی ءُ --12--5--4--	----	ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
پاربرہم اپرنپر دیوا --	----	ਪਾਰਬ੍ਰਹਮ ਅਪਰੰਪਰ ਦੇਵਾ ॥
اگم اگوچر الکھ ابھیوا --	----	ਅਗਮ ਅਗੋਚਰ ਅਲਖ ਅਭੇਵਾ ॥

دِین دئِیال گوپال گوبِنّدا ہرِ دھِیاوہُ گُرمُکھِ گاتی جیءُ --1--	----	ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥
گُرمُکھِ مدھُسُودنُ نِستارے --	----	ਗੁਰਮੁਖਿ ਮਧੁਸੂਦਨੁ ਨਿਸਤਾਰੇ ॥
گُرمُکھِ سنّگی کِرسن مُرارے --	----	ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥
دئِیال دموٗدرُ گُرمُکھِ پائیِئےَ ہورتُ کِتےَ ن بھاتی جیءُ --2--	----	ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥
نِرہاری کیسو نِروَیرا --	----	ਨਿਰਹਾਰੀ ਕੇਸਵ ਨਿਰਵੈਰਾ ॥
کوٹِ جنا جا کے پوٗجہِ پَیرا --	----	ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥
گُرمُکھِ ہِردےَ جا کےَ ہرِ ہرِ سوئی بھگتُ اِکاتی جیءُ --3--	----	ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥
اموگھ درسن بیئنّت اپارا --	----	ਅਮੋਘ ਦਰਸਨ ਬੇਅੰਤ ਅਪਾਰਾ ॥
وڈ سمرتھُ سدا داتارا --	----	ਵਡ ਸਮਰਥੁ ਸਦਾ ਦਾਤਾਰਾ ॥
گُرمُکھِ نامُ جپیِئےَ تِتُ ترِیِئےَ گتِ نانک وِرلی جاتی جیءُ --13--6--4--	----	ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
کہِیا کرنا دِتا لیَنا --	----	ਕਹਿਆ ਕਰਣਾ ਦਿਤਾ ਲੈਣਾ ॥
گریِبا[1] اناتھا تیرا ماݨا -- | غرِیبا[1]-	----	ਗਰੀਬਾ ਅਨਾਥਾ ਤੇਰਾ ਮਾਣਾ ॥

سبھ کِچھُ تُوںّہےَ تُوںّہےَ میرے پِیارے تیری کُدرتِ[1] کءُ بلِ جائی جیءُ ۔۔1۔۔	----	ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥
[1] قُدرتِ۔ |		
بھاݨےَ اُجھڑ بھاݨےَ راہا ۔۔	----	ਭਾਣੈ ਉਝੜ ਭਾਣੈ ਰਾਹਾ ॥
بھاݨےَ ہرِ گُݨ گُرمُکھِ گاواہا ۔۔	----	ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥
بھاݨےَ بھرمِ بھوےَ بہُ جُونی سبھ کِچھُ تِسےَ رجائی[1] جیءُ ۔۔2۔۔ |	----	ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥
[1] رضائِی۔		
نا کو مُورکھُ نا کو سِیاݨا ۔۔	----	ਨਾ ਕੋ ਮੂਰਖੁ ਨਾ ਕੋ ਸਿਆਣਾ ॥
ورتےَ سبھ کِچھُ تیرا بھاݨا ۔۔	----	ਵਰਤੈ ਸਭ ਕਿਛੁ ਤੇਰਾ ਭਾਣਾ ॥
اگم اگوچر بیئنّت اتھاہا تیری کِیمتِ[1] کہݨُ ن جائی جیءُ ۔۔3۔۔ |	----	ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥
[1] قیمتِ۔		
کھاکُ[1] سنّتن کی دیہُ پِیارے ۔۔ | [1] خاکُ۔	----	ਖਾਕੁ ਸੰਤਨ ਕੀ ਦੇਹੁ ਪਿਆਰੇ ॥
آءِ پئِیا ہرِ تیرےَ دُیارےَ ۔۔	----	ਆਇ ਪਇਆ ਹਰਿ ਤੇਰੈ ਦੁਆਰੈ ॥
درسنُ پیکھت منُ آگھاوےَ نانک مِلݨُ سُبھائی جیءُ ۔۔14۔۔7۔۔4۔۔	----	ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥
ماجھ مہلا[1] 5 ۔۔ | [1] محلا۔	----	ਮਾਝ ਮਹਲਾ ੫ ॥
دُکھُ تدے جا وِسرِ جاوےَ ۔۔	----	ਦੁਖੁ ਤਦੇ ਜਾ ਵਿਸਰਿ ਜਾਵੈ ॥

بھُکھ وِیاپےَ بہُ بِدھِ دھاوے --	----	ਭੁਖ ਵਿਆਪੈ ਬਹੁ ਬਿਧਿ ਧਾਵੈ ॥
سِمرت نامُ سدا سُہیلا جِسُ دیوےَ دِین دئِیالا جیءُ --1--	----	ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥
ستِگُرُ میرا وڈ سمرتھا --	----	ਸਤਿਗੁਰੁ ਮੇਰਾ ਵਡ ਸਮਰਥਾ ॥
جیءِ سمالی تا سبھُ دُکھُ لتھا --	Page# [99]	ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
چِنّتا روگُ گئی ہءُ پِیڑا آپِ کرے پرِتپالا جیءُ --2--	----	ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥
بارِک وانْگی ہءُ سبھ کِچھُ منّگا --	----	ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥
دیدے توٹِ ناہی پرّبھ رنّگا --	----	ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥
پَیری پےَ پےَ بہُتُ منائی دِین دئِیال گوپالا جیءُ --3--	----	ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥
ہءُ بلِہاری ستِگر پوُرے --	----	ਹਉ ਬਲਿਹਾਰੀ ਸਤਿਗੁਰ ਪੂਰੇ ॥
جِنِ بنّدھن کاٹے سگلے میرے --	----	ਜਿਨਿ ਬੰਧਨ ਕਾਟੇ ਸਗਲੇ ਮੇਰੇ ॥
ہِردےَ نامُ دے نِرمل کیِۓ نانک رنّگِ رسالا جیءُ	----	ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥
--15--8--4--		
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
لال گوپال دئِیال رنّگیلے --	----	ਲਾਲ ਗੋਪਾਲ ਦਇਆਲ ਰੰਗੀਲੇ ॥
گہِر گنّبھِیر بیئنّت گوِنّدے --	----	ਗਹਿਰ ਗੰਭੀਰ ਬੇਅੰਤ ਗੋਵਿੰਦੇ ॥

اُوچ اتھاہ بیئنّت سُیامی سِمر سِمر ہءُ جیواں جیءُ --1--	----	ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
دُکھ بھنّجن نِدھان امولے --	----	ਦੁਖ ਭੰਜਨ ਨਿਧਾਨ ਅਮੋਲੇ ॥
نِربھءُ نِرویر اتھاہ اتولے --	----	ਨਿਰਭਉ ਨਿਰਵੈਰ ਅਥਾਹ ਅਤੋਲੇ ॥
اکال مُورتِ اجُونی سنّبھَو من سِمرت ٹھنڈھا تھیواں جیءُ --2--	----	ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
سدا سنّگی ہرِ رنّگ گوپالا --	----	ਸਦਾ ਸੰਗੀ ਹਰਿ ਰੰਗ ਗੋਪਾਲਾ ॥
اُوچ نیِچ کرے پرّتپالا --	----	ਊਚ ਨੀਚ ਕਰੇ ਪ੍ਰਤਿਪਾਲਾ ॥
نامُ رسائِنُ منُ ترِپتائِنُ گُرمُکھِ انمرِتُ پیِواں جیءُ --3--	----	ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
دُکھِ سُکھِ پیارے تُدھ دھِیائی --	----	ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥
ایہ سُمتِ گُرو تے پائی --	----	ਏਹ ਸੁਮਤਿ ਗੁਰੂ ਤੇ ਪਾਈ ॥
نانک کی دھر تُونّہے ٹھاکُر ہرِ رنّگِ پارِ پریواں جیءُ --16--9--4--	----	ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
ماجھ مہلا[1] 5 -- | محلا[1]	----	ਮਾਝ ਮਹਲਾ ੫ ॥
دھنّنُ سُ ویلا جِتُ مے ستگُرُ مِلیا --	----	ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥
سپھلُ درسنُ نیترّ پیکھت تریا --	----	ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

دھنّن مُورت حسے پل گھڑِیا دھنّنِ سُ اوءِ سنّجوگا جیءُ --1--	----	ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥
اُدمُ کرت منُ نِرملُ ہویا --	----	ਉਦਮੁ ਕਰਤ ਮਨੁ ਨਿਰਮਲੁ ਹੋਆ ॥
ہرِ مارگِ چلت بھّرمُ سگلا کھوئِیا --	----	ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
نامُ نِدھانُ ستِگُرو سُنائِیا مِٹِ گۓ سگلے روگا جیءُ --2--	----	ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥
انّترِ باہرِ تیری باݨی --	----	ਅੰਤਰਿ ਬਾਹਰਿ ਤੇਰੀ ਬਾਣੀ ॥
تُدھُ آپِ کتھی تےَ آپِ وکھاݨی --	----	ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥
گُرِ کہِیا سبھُ ایکو ایکو اورُ ن کوئی ہوئِگا جیءُ --3--	----	ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥
انّمرِت رسُ ہرِ گُر تے پِیا --	----	ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥
ہرِ پَینڑُ نامُ بھوجنُ تھِیا --	----	ਹਰਿ ਪੈਨਣੁ ਨਾਮੁ ਭੋਜਨੁ ਥੀਆ ॥
نامِ رنّگ نامِ چوج تماسے[1] ناءُ نانک کینے بھوگا جیءُ --4--10--17-- | [1]تماشے-	----	ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
سگل سنّتن پہِ وستُ اِک مانْگءُ --	----	ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥
کرءُ بِنّتی مانُ تِیاگءُ --	----	ਕਰਉ ਬਿਨੰਤੀ ਮਾਨੁ ਤਿਆਗਉ ॥

وارِ وارِ جائی لکھ ورِییا دیہُ سنّتن کی دھُورا جیءُ --1--	----	ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥
تُم داتے تُم پُرکھ بِدھاتے --	----	ਤੁਮ ਦਾਤੇ ਤੁਮ ਪੁਰਖ ਬਿਧਾਤੇ ॥
تُم سمرتھ سدا سُکھداتے --	----	ਤੁਮ ਸਮਰਥ ਸਦਾ ਸੁਖਦਾਤੇ ॥
سبھ کو تُم ہی تے ورساوےَ ائُسرُ کرہُ ہمارا پُورا جیءُ --2--	----	ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
درسنِ تیرےَ بھون پُنِیتا --	----	ਦਰਸਨਿ ਤੇਰੈ ਭਵਨ ਪੁਨੀਤਾ ॥
آتم گڑُ بِکھمُ تِنا ہی جِیتا --	----	ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥
تُم داتے تُم پُرکھ بِدھاتے تُدھُ جیوڈُ اورُ ن سُورا جیءُ --3--	----	ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥
رینُ سنّتن کی میرےَ مُکھِ لاگی --	Page# [100]	ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥
دُرمتِ بِنسی کُبُدھِ ابھاگی --	----	ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥
سچ گھرِ بَیسِ رہے گُݨ گاۓ نانک بنسے کُورا جیءُ --4--11--18--	----	ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
وِسرُ ناہی ایوڈ داتے --	----	ਵਿਸਰੁ ਨਾਹੀ ਏਵਡ ਦਾਤੇ ॥
کرِ کِرپا بھگتن سنّگِ راتے --	----	ਕਰਿ ਕਿਰਪਾ ਭਗਤਨ ਸੰਗਿ ਰਾਤੇ ॥
دِنسُ رَیݨِ جِءُ تُدھُ دھِیائی ایہُ دانُ موہِ کرݨا جیءُ --1--	----	ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥

ماٹی انّدھی سُرتِ سمائی --	----	ਮਾਟੀ ਅੰਧੀ ਸੁਰਤਿ ਸਮਾਈ ॥
سبھ کِچھُ دِییا بھلِیا جائی --	----	ਸਭ ਕਿਛੁ ਦੀਆ ਭਲੀਆ ਜਾਈ ॥
اند بِنود چوج تماسے[1] تُدھُ بھاوےَ سو ہوٹا جی ءُ --2--	----	ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥
[1]تماشے۔		
جِس دا دِتا سبھُ کِچھُ لیَٹا --	----	ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥
چھتِیہ انمّرِت بھوجنُ کھاٹا --	----	ਛਤੀਹ ਅੰਮ੍ਰਿਤ ਭੋਜਨੁ ਖਾਣਾ ॥
سیج سُکھالی سِیتلُ پوٹا سہج کیل رنگ کرٹا جی ءُ --3--	----	ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥
سا بُدھِ دیجےَ جِتُ وِسرہِ ناہی --	----	ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥
سا متِ دیجےَ جِتُ تُدھُ دھیائی --	----	ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥
ساس ساس تیرے گُنٹ گاوا اوٹ نانک گُر چرنٹا جی ءُ --19--12--4--	----	ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥
ماجھ مہلا[1] 5 -- | [1]محلا۔	----	ਮਾਝ ਮਹਲਾ ੫ ॥
سِپھتِ[1] سالاہنٹُ[2] تیرا ہُکمُ[3] رجائی[4] --	----	ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥
[1]صِفتِ۔ [2]سالاحنٹُ۔ [3]حُکمُ۔ [4]رضائِی۔		
سو گِیانُ دھِیانُ جو تُدھُ بھائی --	----	ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥
سوئی جپُ جو پرّبھ جی ءُ بھاوےَ بھاٹےَ پُور گِیانا جی ءُ --1--	----	ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

اَنّمرِتُ نامُ تیرا سوئی گاوےَ ۔۔	----	ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥
جو ساہِب[1] تیرےَ منِ بھاوےَ ۔۔ |	----	ਜੋ ਸਾਹਿਬ ਤੇਰੈ ਮਨਿ ਭਾਵੈ ॥
[1]صاحِب۔		
تُوںّ سنّتن کا سنّت تُمارے سنّت ساہِب[1] منُ مانا جیءُ ۔۔2۔۔ |	----	ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥
[1]صاحِب۔		
تُوںّ سنّتن کی کرہِ پرّتِپالا ۔۔	----	ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥
سنّت کھیلہِ تُم سنّگِ گوپالا ۔۔	----	ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
اپُنے سنّت تُدھُ کھرےپِیارے تُو سنّتن کے پرّانا جیءُ ۔۔3۔۔	----	ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥
اُن سنّتن کےَ میرا منُ کُربانے[1] ۔۔ |	----	ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥
[1]قُربانے۔		
جِن تُوںّ جاتا جو تُدھُ منِ بھانے ۔۔	----	ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
تِن کےَ سنّگِ سدا سُکھُ پائِیا ہرِ رس نانک ترِّپتِ اگھانا جیءُ ۔۔20۔۔13۔۔4۔۔	----	ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥
ماجھ مہلا[1] 5 ۔۔ | [1]محلا۔	----	ਮਾਝ ਮਹਲਾ ੫ ॥
تُوںّ جلنِدھِ ہم مِین تُمارے ۔۔	----	ਤੂੰ ਜਲਨਿਧਿ ਹਮ ਮੀਨ ਤੁਮਾਰੇ ॥
تیرا نامُ بُوںّد ہم چاترِّک تِکھھارے ۔۔	----	ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥

تُمری آس پِیاسا تُمری تُم ہی سنّگِ منُ لِینا جیءُ --1--	----	ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥
جِءُ بارِکُ پی کھِیرُ اگھاوَے --	----	ਜਿਉ ਬਾਰਿਕੁ ਪੀ ਖੀਰੁ ਅਘਾਵੈ ॥
جِءُ نِردھنُ دھنُ دیکھِ سُکھُ پاوَے --	----	ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥
ترِکھاونّت جلُ پِیوت ٹھنّڈھا تِءُ ہرِ سنّگِ اِہُ منُ بھِینا جیءُ --2--	----	ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥
جِءُ انّدھِیارَے دِیپکُ پرگاسا --	----	ਜਿਉ ਅੰਧਿਆਰੈ ਦੀਪਕੁ ਪਰਗਾਸਾ ॥
بھرتا چِتوت پُورن آسا --	----	ਭਰਤਾ ਚਿਤਵਤ ਪੂਰਨ ਆਸਾ ॥
مِلِ پرِیتم جِءُ ہوت انّدا تِءُ ہرِ رنّگِ منُ رنّگِینا جیءُ --3--	----	ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥
سنّتن مو کءُ ہرِ مارگِ پائِیا --	----	ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥
سادھ کرِپالِ ہرِ سنّگِ گِجھائِیا --	----	ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥
ہرِ ہمرا ہم ہرِ کے داسے نانک سبدُ گُرُو سچُ دِینا جیءُ --21--14--4--	----	ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
انّمرِت نامُ سدا نِرملِیا --	----	ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥
سُکھدائی دُوکھ بِڈارن ہرِیا --	----	ਸੁਖਦਾਈ ਦੂਖ ਬਿਡਾਰਨ ਹਰੀਆ ॥

اورِ ساد چکھِ سگلے دیکھے من ہرِ رسُ سبھ تے میٹھا جیءُ ــ1ــ	----	ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥
جو جوپِیوے سو ترِپتاوے ــ	Page# [101]	ਜੋ ਜੋ ਪੀਵੈ ਸੋ ਤ੍ਰਿਪਤਾਵੈ ॥
امرُ ہووے جو نام رسُ پاوے ــ	----	ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥
نام نِدھان تِسہِ پراپتِ جِسُ سبدُ گُروُ منِ وُوٹھا جیءُ ــ2ــ	----	ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥
جِنِ ہرِ رسُ پائِیا سو ترِپتِ اگھانا ــ	----	ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥
جِنِ ہرِ سادُ پائِیا سو ناہِ ڈُلانا ــ	----	ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥
تِسہِ پراپتِ ہرِ ہرِ ناما جِسُ مستکِ بھا گیٹھا جیءُ ــ3ــ	----	ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥
ہرِ اِکسُ ہتھِ آئِیا ورساݨے بہُتیرے ــ	----	ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥
تِسُ لگِ مُکتُ بھۓ گھݨیرے ــ	----	ਤਿਸੁ ਲਗਿ ਮੁਕਤੁ ਭਏ ਘਣੇਰੇ ॥
نامُ نِدھانا گُرمُکھِ پائیۓَ کہُ نانک وِرلی ڈِیٹھا جیءُ ــ22ــ15ــ4ــ	----	ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥
ماجھ مہلا[1] 5 ــ | [1]محلا۔	----	ਮਾਝ ਮਹਲਾ ੫ ॥
نِدھِ سِدھِ رِدھِ ہرِ ہرِ ہرِ میرے ــ	----	ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥

جنمُ پدارتھُ گہر گنّبھیرے ۔۔	----	ਜਨਮੁ ਪਦਾਰਥੁ ਗਹਿਰ ਗੰਭੀਰੈ ॥
لاکھ کوٹ کھُسِیا رنّگ راوے جو گُر لاگا پائی جی ءُ ۔۔1۔۔	----	ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥
درسنُ پیکھت بھےءپُنیتا ۔۔	----	ਦਰਸਨੁ ਪੇਖਤ ਭਏ ਪੁਨੀਤਾ ॥
سگل اُدھارے بھائی میِتا ۔۔	----	ਸਗਲ ਉਧਾਰੇ ਭਾਈ ਮੀਤਾ ॥
اگم اگوچرُ سُیامی اپُنا گُر کِرپا تے سچُ دھِیائی جی ءُ ۔۔2۔۔	----	ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥
جا کءُ کھوجہِ سرب اُپاۓ ۔۔	----	ਜਾ ਕਉ ਖੋਜਹਿ ਸਰਬ ਉਪਾਏ ॥
وڈبھاگی درسنُ کو وِرلا پاۓ ۔۔	----	ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥
اُوچ اپار اگوچر تھانا اوہ مہلُ[1] گُرو دیکھائی جی ءُ ۔۔3۔۔ |	----	ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥
[1] محلُ۔		
گہر گنّبھیر انّمرِت نامُ تیرا ۔۔	----	ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥
مُکتِ بھئیا جِسُ رِدے وسیرا ۔۔	----	ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥
گُرِ بنّدھن تِن کے سگلے کاٹے جن نانک سہجِ سمائی جی ءُ ۔۔23۔۔16۔۔4۔۔	----	ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥
ماجھ مہلا[1] 5 ۔۔ | [1] محلا۔	----	ਮਾਝ ਮਹਲਾ ੫ ॥
پّربھ کِرپا تے ہر ہر دھِیاوءُ ۔۔	----	ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥
پّربھو دئیا تے منّگلُ گاوءُ ۔۔	----	ਪ੍ਰਭੂ ਦਇਆ ਤੇ ਮੰਗਲੁ ਗਾਵਉ ॥

اُوٹھت بَیٹھت سووت جاگت
ہرِ دھیائیئے سگل اوردا جی ءُ --1-- ---- ਊਠਤ ਬੈਠਤ ਸੋਵਤ ਜਾਗਤ
ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥

نامُ اَئُکھدھُ مو کءُ سادھُو دِییا -- ---- ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥

کِلبِکھ کاٹے نِرمل تھِیا -- ---- ਕਿਲਬਿਖ ਕਾਟੇ ਨਿਰਮਲੁ ਥੀਆ ॥

انڈُ بھئِیا نِکسی سبھ پیِرا
سگل بِناسے دردا جی ءُ --2-- ---- ਅਨਦੁ ਭਇਆ ਨਿਕਸੀ ਸਭ ਪੀਰਾ
ਸਗਲ ਬਿਨਾਸੇ ਦਰਦਾ ਜੀਉ ॥੨॥

جِس کا انگُ کرے میراپیارا -- ---- ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥

سو مُکتا ساگر سنّسارا -- ---- ਸੋ ਮੁਕਤਾ ਸਾਗਰ ਸੰਸਾਰਾ ॥

ستِ کرے جِن گُرُو پچھاتا
سو کاہے کءُ ڈردا جی ءُ --3-- ---- ਸਤਿ ਕਰੇ ਜਿਨਿ ਗੁਰੂ ਪਛਾਤਾ
ਸੋ ਕਾਹੇ ਕਉ ਡਰਦਾ ਜੀਉ ॥੩॥

جب تے سادھُو سنّگتِ پائے -- ---- ਜਬ ਤੇ ਸਾਧੂ ਸੰਗਤਿ ਪਾਏ ॥

گُر بھیٹت ہءُ گئی بلائے -- ---- ਗੁਰ ਭੇਟਤ ਹਉ ਗਈ ਬਲਾਏ ॥

ساسِ ساسِ ہرِ گاوے نانکُ
ستِگُر ڈھاکِ لِییا میرا پڑدا جی ءُ
--24--17--4-- ---- ਸਾਸਿ ਸਾਸਿ ਹਰਿ ਗਾਵੈ ਨਾਨਕੁ
ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥

ماجھ مہلا 5 -- | محلا- ---- ਮਾਝ ਮਹਲਾ ੫ ॥

اوتِ پوتِ سیوک سنّگِ راتا -- ---- ਓਤਿ ਪੋਤਿ ਸੇਵਕ ਸੰਗਿ ਰਾਤਾ ॥

پّربھ پّرتِپالے سیوک سُکھداتا -- ---- ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥

پاݨی پکھا پیس ءُ سیوک کےَ ٹھاکُر ہی کا آہرُ جی ءُ --1--	----	ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥
کاٹِ سِلک پّربھِ سیوا لائِیا --	----	ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥
ہُکمُ[1] ساہِب[2] کا سیوک منِ بھائِیا -- | [1]حُکمُ- [2]صاحِب-	----	ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥
سوئی کماوےَ جو ساہِب[1] بھاوےَ سیوکُ انّترِ باہرِ ماہرُ جی ءُ --2-- | [1]صاحِب-	----	ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥
تُوںّ دانا ٹھاکُرُ سبھ بِدھِ جانہِ --	----	ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥
ٹھاکُر کے سیوک ہرِ رنّگ ماݨہِ --	Page# [102]	ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥
جو کِچھُ ٹھاکُر کا سو سیوک کا سیوکُ ٹھاکُر ہی سنّگِ جاہرُ[1] جی ءُ --3-- | [1]ظاہرُ-	----	ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥
اپُنےَ ٹھاکُرِ جو پہِرائِیا --	----	ਅਪੁਨੈ ਠਾਕੁਰਿ ਜੋ ਪਹਿਰਾਇਆ ॥
بہُرِ ن لیکھا پُچھِ بُلائِیا --	----	ਬਹੁਰਿ ਨ ਲੇਖਾ ਪੁਛਿ ਬੁਲਾਇਆ ॥
تِسُ سیوک کےَ نانک کُرباݨی[1] سو گہِر گبھیِرا گئُہرُ جی ءُ --4--18--25-- | [1]قُرباݨی-	----	ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
سبھ کِچھُ گھر مہِ باہرِ ناہی --	----	ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥

باہرِ ٹوٗلے سو بھرمِ بھُلاہی --	----	ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
گُر پرسادی جِنی انّترِ پائِیا سو انّترِ باہرِ سُہیلا جی ءُ --1--	----	ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
جھِمِ جھِمِ ورسےَ انمّرِت دھارا --	----	ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥
منُ پِیوے سُنِ سبدُ بیچارا --	----	ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
اند بِنود کرے دِن راتی سدا سدا ہرِ کیلا جی ءُ --2--	----	ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥
جنم جنم کا وِچھُڑِیا مِلیا --	----	ਜਨਮ ਜਨਮ ਕਾ ਵਿਛੁੜਿਆ ਮਿਲਿਆ ॥
سادھ کرِپا تے سُوکا ہرِیا --	----	ਸਾਧ ਕ੍ਰਿਪਾ ਤੇ ਸੂਕਾ ਹਰਿਆ ॥
سُمتِ پاۓ نامُ دھِیاۓ گُرمُکھِ ہوۓ میلا جی ءُ --3--	----	ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥
جل ترنّگُ جِ ءُ جلہِ سمائِیا --	----	ਜਲ ਤਰੰਗੁ ਜਿਉ ਜਲਹਿ ਸਮਾਇਆ ॥
تِ ءُ جوتی سنّگِ جوتِ مِلائِیا --	----	ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥
کہُ نانک بھرّم کٹے کِواڑا بہُڑِ ن ہوئیۓ جئُلا جی ءُ --4--19--26--	----	ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
تِسُ کُربانْی[1] جِن توٗنّ سُنِیا -- | [1]قُربانْی-	----	ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥
تِسُ بلِہاری جِن رسنا بھنِیا --	----	ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥

وارِ وارِ جائی تِس وِٹہُ جو منِ تنِ تُدھ آرادھے جی ءُ --1--	----	ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥
تِس چرنْ پکھالی جو تیرےَ مارگِ چالےَ --	----	ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥
نَین نِہالی تِس پُرکھ دئیالےَ --	----	ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥
منُ دیوا تِس اپُنے ساجن جِنِ گُر مِلِ سو پّربھُ لادھے جی ءُ --2--	----	ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥
سے وڈبھاگی جِنِ تُم جانے --	----	ਸੇ ਵਡਭਾਗੀ ਜਿਨਿ ਤੁਮ ਜਾਣੇ ॥
سبھ کےَ مدھے الپت نِربانے --	----	ਸਭ ਕੈ ਮਧੇ ਅਲਿਪਤ ਨਿਰਬਾਣੇ ॥
سادھ کےَ سنگِ اُنِ بھئجُل تریا سگل دُوت اُنِ سادھے جی ءُ --3--	----	ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥
تِن کی سرنِ پریا منُ میرا --	----	ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥
مانُ تانُ تجِ موہُ اندھیرا --	----	ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥
نامُ دانُ دِجےَ نانک کءُ تِس پّربھ اگم اگادھے جی ءُ --27--20--4--	----	ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥
ماجھ مہلا[1] 5 -- | محلا[1]	----	ਮਾਝ ਮਹਲਾ ੫ ॥
تُوں پیڈ ساکھ تیری پھُولی --	----	ਤੂੰ ਪੇਡੁ ਸਾਖ ਤੇਰੀ ਫੂਲੀ ॥
تُوں سُوکھم ہویا استھُولی --	----	ਤੂੰ ਸੂਖਮੁ ਹੋਆ ਅਸਥੂਲੀ ॥

تُوںّ جلنِدھِ تُوںّ پھین بُدبُدا تُدھُ بِنُ اورُ ن بھالیۓَ جی ءُ --1--	----	ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥
تُوںّ سُوتُ مݨیۓ بھی تُوںہَے --	----	ਤੂੰ ਸੂਤੁ ਮਣੀਏ ਭੀ ਤੂੰਹੈ ॥
تُوںّ گنّٹھی میرُ سِرِ تُوںہَے --	----	ਤੂੰ ਗੰਠੀ ਮੇਰੁ ਸਿਰਿ ਤੂੰਹੈ ॥
آدِ مدھِ انّتِ پّربھُ سوئی اورُ ن کوءِ دِکھالیۓَ جی ءُ --2--	----	ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥
تُوںّ نِرگُݨُ سرگُݨُ سُکھداتا --	----	ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥
تُوںّ نِرباݨُ رسِیا رنّگِ راتا --	----	ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥
اپنے کرتب آپے جاݨہِ آپے تُدھُ سمالیۓَ جی ءُ --3--	----	ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥
تُوںّ ٹھاکرُ سیوکُ پھُنِ آپے --	----	ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥
تُوںّ گُپتُ پرگٹُ پّربھ آپے --	----	ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥
نانکُ داسُ سدا گُݨ گاوَے اِک بھوری ندرِ نِہالیۓَ جی ءُ	----	ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥
--28--21--4--		
ماجھ مہلا[1] 5 -- | محلا[1]-	Page# [103]	ਮਾਝ ਮਹਲਾ ੫ ॥
سپھل سُ باݨی جِتُ نامُ وکھاݨی --	----	ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥
گُر پرسادِ کنے وِرلے جاݨی --	----	ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥

دھنّنُ سُ ویلا جِتُ ہرِ گاوت سُنڑا آئے تے پروانا جیءُ --1--	----	ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥
سے نیتّر پرواڻُ جِنی درسنُ پیکھا --	----	ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥
سے کر بھلے جِنی ہرِ جسُ لیکھا --	----	ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥
سے چرنڑ سُہاوے جو ہرِ مارگِ چلے ہءُ بلِ تِن سنّگِ پچھاڻا جیءُ --2--	----	ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥
سُنڑِ ساجن میرے مِیت پِیارے --	----	ਸੁਣਿ ਸਾਜਨ ਮੇਰੇ ਮੀਤ ਪਿਆਰੇ ॥
سادھسنّگِ کھِن ماہِ اُدھارے --	----	ਸਾਧਸੰਗਿ ਖਿਨ ਮਾਹਿ ਉਧਾਰੇ ॥
کِلوِکھ کاٹِ ہویا منُ نِرملُ مِٹِ گئے آونڑ جاڻا جیءُ --3--	----	ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥
دُءِ کر جوڑِ اِکُ بِنءُ کرِیجےَ --	----	ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥
کرِ کِرپا ڈُبدا پتھرُ لیجےَ --	----	ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
نانک کءُ پرّبھ بھئے کرِّپالا پرّبھ نانک منِ بھاڻا جیءُ --29--22--4--	----	ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥
ماجھ مہلا[1] 5 -- ǀ [1] محلا-	----	ਮਾਝ ਮਹਲਾ ੫ ॥
انّمرِت باڻی ہرِ ہرِ تیری --	----	ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥
سُنڑِ سُنڑِ ہووےَ پرم گتِ میری --	----	ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥

جلنِ بُجھی سِیتلُ ہوءِ منُویا ستِگُر کا درسنُ پاۓ جیءُ --1--	----	ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥
سُوکھُ بھِئیا دُکھُ دُورِ پرانا --	----	ਸੁਖੁ ਭਇਆ ਦੁਖੁ ਦੂਰਿ ਪਰਾਨਾ ॥
سنّت رسن ہرِ نامُ وکھانا --	----	ਸੰਤ ਰਸਨ ਹਰਿ ਨਾਮੁ ਵਖਾਨਾ ॥
جل تھل نیرِ بھرے سر سُبھر بِرتھا کوءِ ن جاۓ جیءُ --2--	----	ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥
دِئیا دھاری تِنِ سِرجنہارے --	----	ਦਇਆ ਧਾਰੀ ਤਿਨਿ ਸਿਰਜਨਹਾਰੇ ॥
جیء جنّت سگلے پرّتِپارے --	----	ਜੀਅ ਜੰਤ ਸਗਲੇ ਪ੍ਰਤਿਪਾਰੇ ॥
مِہروان کِرپال دِئیالا سگلے ترّپتِ اگھاۓ جیءُ --3--	----	ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥
وݨُ ترّݨُ ترِبھوݨُ کِیتونُ ہرِیا --	----	ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥
کرݨہارِ کھِن بھِیترِ کرِیا --	----	ਕਰਣਹਾਰਿ ਖਿਨ ਭੀਤਰਿ ਕਰਿਆ ॥
گُرمُکھِ نانک تسےَ ارادھے من کی آس پُجاۓ جیءُ --30--23--4--	----	ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
تُوںّ میرا پِتا تُوںّہےَ میرا ماتا --	----	ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
تُوںّ میرا بنّدھپُ تُوںّ میرا بھرّاتا --	----	ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

تُوںّ میرا راکھا سبھنی تھائی تا بھءُ کیہا کاڑا جیءُ --1--	----	ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥
تُمری کرِّپا تے تُدھُ پچھاݨا --	----	ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
تُوںّ میری اوٹ تُوںّہے میرا ماݨا --	----	ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
تُجھ بِنُ دُوجا اوُرُ ن کوئی سبھُ تیرا کھیلُ اکھاڑا جیءُ --2--	----	ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥
جیء جنّت سبھِ تُدھُ اُپاۓ --	----	ਜੀਅ ਜੰਤ ਸਭਿ ਤੁਧੁ ਉਪਾਏ ॥
جِتُ جِتُ بھاݨا تِتُ تِتُ لاۓ --	----	ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
سبھ کِچھُ کیتا تیرا ہووَے ناہی کِچھُ اساڑا جیءُ --3--	----	ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥
نامُ دھِیاءِ مہا سُکھُ پائِیا --	----	ਨਾਮੁ ਧਿਆਇ ਮਹਾ ਸੁਖੁ ਪਾਇਆ ॥
ہرِ گُݨ گاءِ میرا منُ سِیتلائِیا --	----	ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
گُرِ پُورےَ وجی وادھائی نانکُ جِتا بِکھاڑا جیءُ --31--24--4--	----	ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
جیء پرّاݨ پرّبھ منہِ ادھارا --	----	ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥
بھگت جِیوہِ گُݨ گاءِ اپارا --	----	ਭਗਤ ਜੀਵਹਿ ਗੁਣ ਗਾਇ ਅਪਾਰਾ ॥

گُنڑ نِدھان انمّرِتُ ہرِ ناما ہرِ دھِیاءِ دھِیاءِ سُکھُ پاِئیا جیءُ --1--	----	ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥
منسا دھارِ جو گھر تے آوے --	----	ਮਨਸਾ ਧਾਰਿ ਜੋ ਘਰ ਤੇ ਆਵੈ ॥
سادھسنّگِ جنمُ مرنڑُ مِٹاوے --	Page# [104]	ਸਾਧਸੰਗਿ ਜਨਮੁ ਮਰਣੁ ਮਿਟਾਵੈ ॥
آس منورتھُ پُورنُ ہووے بھیٹت گُر درساِئیا جیءُ --2--	----	ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥
اگم اگوچر کِچھُ مِتِ نہی جانی --	----	ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥
سادھِك سِدھ دھِیاوہِ گِیانی --	----	ਸਾਧਿਕ ਸਿਧ ਧਿਆਵਹਿ ਗਿਆਨੀ ॥
کھُدی[1] مِٹی چُوکا بھولاوا گُرِ من ہی مہِ پرّگٹاِئیا جیءُ --3-- |	----	ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥
[1]خُدی-		
اند منّگل کلِیانڑ نِدھانا --	----	ਅਨਦ ਮੰਗਲ ਕਲਿਆਣ ਨਿਧਾਨਾ ॥
سُوکھ سہج ہرِ نامُ وکھانا --	----	ਸੂਖ ਸਹਜ ਹਰਿ ਨਾਮੁ ਵਖਾਨਾ ॥
ہوءِ کرِپالُ سُیامی اپنا ناءُ نانك گھر مہِ آئِیا جیءُ --4--25--32--	----	ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
سُنِ سُنڑِ جِیوا سوءِ تُماری --	----	ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
تُونّ پرّیِتمُ ٹھاکُرُ اتِ بھاری --	----	ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥

تُمرے کرتب تُم ہی جانٹہُ تُمری اوٹ گوپالا[1] جی ءُ ۔۔1۔۔ | [1]گوپالا۔	----	ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੁੋਪਾਲਾ ਜੀਉ ॥੧॥
گُنٹ گاوت منُ ہرِیا ہووےَ ۔۔	----	ਗੁਣ ਗਾਵਤ ਮਨੁ ਹਰਿਆ ਹੋਵੈ ॥
کتھا سُنٹت ملُ سگلی کھووےَ ۔۔	----	ਕਥਾ ਸੁਣਤ ਮਲੁ ਸਗਲੀ ਖੋਵੈ ॥
بھیٹت سنّگِ سادھ سنّتن کےَ سدا جپءُ دئِیالا جی ءُ ۔۔2۔۔	----	ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥
پّربھُ اپُنا ساسِ ساسِ سمارءُ ۔۔	----	ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥
اِہ متِ گُر پّرسادِ منِ دھارءُ ۔۔	----	ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥
تُمری کرِپا تے ہوءِ پّرگاسا سرب مئِیا پّرتپالا جی ءُ ۔۔3۔۔	----	ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥
ستِ ستِ ستِ پّربھُ سوئی ۔۔	----	ਸਤਿ ਸਤਿ ਸਤਿ ਪ੍ਰਭੁ ਸੋਈ ॥
سدا سدا سد آپے ہوئی ۔۔	----	ਸਦਾ ਸਦਾ ਸਦ ਆਪੇ ਹੋਈ ॥
چلِت تُمارے پّرگٹ پِیارے دیکھِ نانک بھۓ نِہالا جی ءُ ۔۔33۔۔26۔۔4۔۔	----	ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥
ماجھ مہلا[1] 5 ۔۔ | [1]محلا۔	----	ਮਾਝ ਮਹਲਾ ੫ ॥
ہکُمی[1] ورسنٹ لاگے میہا ۔۔ | [1]حُکمی۔	----	ਹੁਕਮੀ ਵਰਸਣ ਲਾਗੇ ਮੇਹਾ ॥
ساجن سنّت مِلِ نامُ جپیہا ۔۔	----	ਸਾਜਨ ਸੰਤ ਮਿਲਿ ਨਾਮੁ ਜਪੇਹਾ ॥

	سِیتل سانْتِ سہج سُکھُ پائِیا ٹھاڈھِ پائی پّربھِ آپے جی ءُ --1--	----	ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥
	سبھُ کِچھُ بہُتو بہُتُ اُپائِیا --	----	ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥
	کرِ کِرپا پّربھِ سگل رجائِیا --	----	ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥
	داتِ کرہُ میرے داتارا جی ء جنّت سبھِ دھّراپے جی ءُ --2--	----	ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥
[1]صاحِبُ-	سچا ساہِبُ[1] سچی نائی --	----	ਸਚਾ ਸਾਹਿਬੁ ਸਚੀ ਨਾਈ ॥
	گُر پرسادِ تِس سدا دھِیائی --	----	ਗੁਰ ਪਰਸਾਦਿ ਤਿਸੁ ਸਦਾ ਧਿਆਈ ॥
	جنم مرنْ بھےَ کاٹے موہا بنسے سوگ سنّتاپے جی ءُ --3--	----	ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥
[1]سالاحے-	ساسِ ساسِ نانکُ سالاہے[1] --	----	ਸਾਸਿ ਸਾਸਿ ਨਾਨਕੁ ਸਾਲਾਹੇ ॥
	سِمرت نامُ کاٹے سبھِ پھاہے --	----	ਸਿਮਰਤ ਨਾਮੁ ਕਾਟੇ ਸਭਿ ਫਾਹੇ ॥
	پُورن آس کری کھِن بھیترِ ہرِ ہرِ ہرِ گُنْ جاپے جی ءُ --34--27--4--	----	ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥
[1]محلا-	ماجھ مہلا[1] 5 --	----	ਮਾਝ ਮਹਲਾ ੫ ॥
	آءُ ساجن سنّت مِیت پِیارے --	----	ਆਉ ਸਾਜਨ ਸੰਤ ਮੀਤ ਪਿਆਰੇ ॥
	مِل گاوہ گُنْ اگم اپارے --	----	ਮਿਲਿ ਗਾਵਹ ਗੁਣ ਅਗਮ ਅਪਾਰੇ ॥

گاوت سُنّت سبھے ہی مُکتے سو دھِیائیۓَ جِن ہم کیئۓ جی ءُ --1--	----	ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥
جنم جنم کے کِلبِکھ جاوہِ --	----	ਜਨਮ ਜਨਮ ਕੇ ਕਿਲਬਿਖ ਜਾਵਹਿ ॥
مِن چِنّدے سیئی پھل پاوہِ --	----	ਮਨਿ ਚਿੰਦੇ ਸੇਈ ਫਲ ਪਾਵਹਿ ॥
سِمرِ ساہِبُ[1] سو سچُ سُیامی رِجکُ[2] سبھسُ کءُ دِیئۓ جی ءُ --2-- |	----	ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥
[1]صاحِبُ- [2]رِزقُ-		
نامُ جپت سرب سُکھُ پائیۓَ --	----	ਨਾਮੁ ਜਪਤ ਸਰਬ ਸੁਖੁ ਪਾਈਐ ॥
سبھُ بھءُ بنسےَ ہرِ ہرِ دھِیائیۓَ --	----	ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥
جِنِ سیوِیا سو پارگِرامی کارج سگلے تھیئۓ جی ءُ --3--	----	ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥
آءِ پئِیا تیری سرنّائی --	----	ਆਇ ਪਇਆ ਤੇਰੀ ਸਰਣਾਈ ॥
جِءُ بھاوےَ تِءُ لَیہِ مِلائی --	----	ਜਿਉ ਭਾਵੈ ਤਿਉ ਲੈਹਿ ਮਿਲਾਈ ॥
کرِ کرِپا پرّبھُ بھگتی لاوہُ سچُ نانکُ انمّرِتُ پیئۓ جی ءُ --35--28--4--	Page# [105]	ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
بھئۓ کرِپال گووِنّد گُسائی --	----	ਭਏ ਕ੍ਰਿਪਾਲ ਗੋਵਿੰਦ ਗੁਸਾਈ ॥
میگھُ ورسےَ سبھنی تھائی --	----	ਮੇਘੁ ਵਰਸੈ ਸਭਨੀ ਥਾਈ ॥

دِین دئِیال سدا کِرپالا ٹھاڈھِ پائی کرتارے جیءُ --1--	----	ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥
اُپنے جیء جنّت پّرِتپارے --	----	ਅਪੁਨੇ ਜੀਅ ਜੰਤ ਪ੍ਰਤਿਪਾਰੇ ॥
جِءُ بارِکؑ ماتا سنّمارے --	----	ਜਿਉ ਬਾਰਿਕ ਮਾਤਾ ਸੰਮਾਰੇ ॥
دُکھ بھنّجن سُکھ ساگر سُیامی دیت سگل آہارے جیءُ --2--	----	ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥
جلِ تھلِ پُورِ رہِیا مِہروانا --	----	ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥
سد بلِہارِ جائیئَ گُربانا[1] -- | [1]قُربانا-	----	ਸਦ ਬਲਿਹਾਰਿ ਜਾਈਐ ਕੁਰਬਾਨਾ ॥
رَینٹِ دِنُس تِسُ سدا دھِیائی جِ کھِن مہِ سگل اُدھارے جیءُ --3--	----	ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥
راکھِ لیئِ سگلے پّربھِ آپے --	----	ਰਾਖਿ ਲੀਏ ਸਗਲੇ ਪ੍ਰਭਿ ਆਪੇ ॥
اُترِ گئے سبھ سوگ سنّتاپے --	----	ਉਤਰਿ ਗਏ ਸਭ ਸੋਗ ਸੰਤਾਪੇ ॥
نامُ جپت منُ تنُ ہرِییاولُ پّربھ نانکؑ ندرِ نِہارے جیءُ --36--29--4--	----	ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
جتھے َنامُ جپیئَ پّربھ پِیارے --	----	ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
سے استھل سوئِن چئُبارے --	----	ਸੇ ਅਸਥਲ ਸੋਇਨ ਚਉਬਾਰੇ ॥

جتھے نامُ ن جپیٔے میرے گوئِدا سیئی نگر اُجاڑی جی ءُ --1--	----	ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥
ہرِ رُکھی روٹی کھاءِ سمالے --	----	ਹਰਿ ਰੁਖੀ ਰੋਟੀ ਖਾਇ ਸਮਾਲੇ ॥
ہرِ انترِ باہرِ ندرِ نِہالے --	----	ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
کھاءِ کھاءِ کرے بدپھَیلی[1] جانڑُ وِسُو کی واڑی جی ءُ --2-- | [1]بدفَیلی-	----	ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥
سنّتا سیتی رنگ ن لائے --	----	ਸੰਤਾ ਸੇਤੀ ਰੰਗੁ ਨ ਲਾਏ ॥
ساکت سنگِ وِکرم کمائے --	----	ਸਾਕਤ ਸੰਗਿ ਵਿਕਰਮ ਕਮਾਏ ॥
دُلبھ دیہ کھوئی اگیانی جڑ اپُنی آپ اُپاڑی جی ءُ --3--	----	ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥
تیری سرنِ میرے دِین دئیالا --	----	ਤੇਰੀ ਸਰਣਿ ਮੇਰੇ ਦੀਨ ਦਇਆਲਾ ॥
سُکھ ساگر میرے گُر گوپالا --	----	ਸੁਖ ਸਾਗਰ ਮੇਰੇ ਗੁਰ ਗੋਪਾਲਾ ॥
کرِ کرپا نانکُ گُنڑ گاوے راکھہُ سرم اساڑی جی ءُ --37--30--4--	----	ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
چرنڑ ٹھاکُر کے رِدے سمانڑے --	----	ਚਰਣ ਠਾਕੁਰ ਕੇ ਰਿਦੈ ਸਮਾਣੇ ॥
کلِ کلیس سبھ دُورِ پئیانڑے --	----	ਕਲਿ ਕਲੇਸ ਸਭ ਦੂਰਿ ਪਇਆਣੇ ॥

سانْتِ سُوکھ سہج دھُنِ اُپجی سادھُو سنگِ نِواسا جی ءُ --1--	----	ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥
لاگی پرِّیتِ ن تُوٹے مُولے --	----	ਲਾਗੀ ਪ੍ਰੀਤਿ ਨ ਤੂਟੈ ਮੂਲੇ ॥
ہرِ انْترِ باہرِ رہِیا بھرپُورے --	----	ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥
سِمرِ سِمرِ سِمرِ گُݨ گاوا کاٹی جم کی پھاسا جی ءُ --2--	----	ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥
انمّرِتُ ورکھےَ انہد باݨی --	----	ਅੰਮ੍ਰਿਤੁ ਵਰਖੈ ਅਨਹਦ ਬਾਣੀ ॥
من تن انترِ سانْتِ سماݨی --	----	ਮਨ ਤਨ ਅੰਤਰਿ ਸਾਂਤਿ ਸਮਾਣੀ ॥
ترِّپتِ اگھاءِ رہے جن تیرے ستِگُرِ کِییا دِلاسا جی ءُ --3--	----	ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥
جِس کا سا تِس تے پھلُ پائِیا --	----	ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥
کرِ کرِپا پرّبھ سنگِ مِلائِیا --	----	ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥
آوݨ جاݨ رہے وڈبھاگی نانک پُورن آسا جی ءُ	----	ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥
--38--31--4--		
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
میہُ پئِیا پرمیسرِ پائِیا --	----	ਮੀਹੁ ਪਇਆ ਪਰਮੇਸਰਿ ਪਾਇਆ ॥
جی ء جنّت سبھِ سُکھی وسائِیا --	----	ਜੀਅ ਜੰਤ ਸਭਿ ਸੁਖੀ ਵਸਾਇਆ ॥

گِئیا کلیسُ بھئِیا سُکھُ ساچا ہرِ ہرِ نامُ سمالی جی ءُ --1--	----	ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥
جِس کے سے تِن ہی پرّتپارے --	----	ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥
پاربرّہم پربھ بھئے رکھوارے --	----	ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
سُنی بینّتی ٹھاکُرِ میرے پُورن ہوئی گھالی جی ءُ --2--	----	ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥
سرب جیِیا کءُ دیوݨہارا --	Page# [106]	ਸਰਬ ਜੀਆ ਕਉ ਦੇਵਣਹਾਰਾ ॥
گُر پرسادی ندرِ نِہارا --	----	ਗੁਰ ਪਰਸਾਦੀ ਨਦਰਿ ਨਿਹਾਰਾ ॥
جل تھل مہِئیل سبھِ ترِپتانے سادھُو چرن پکھالی جی ءُ --3--	----	ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥
من کی اِچھ پجاوݨہارا --	----	ਮਨ ਕੀ ਇਛ ਪੁਜਾਵਣਹਾਰਾ ॥
سدا سدا جائی بلِہارا --	----	ਸਦਾ ਸਦਾ ਜਾਈ ਬਲਿਹਾਰਾ ॥
نانک دانُ کیِیا دُکھ بھنّجنِ رتے رنّگِ رسالی جی ءُ --39--32--4--	----	ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
مَن تَن تیرا دھن بھی تیرا --	----	ਮਨੁ ਤਨੁ ਤੇਰਾ ਧਨੁ ਭੀ ਤੇਰਾ ॥
تُوں ٹھاکُرُ سُیامی پربھُ میرا --	----	ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥

جی ءُ پِنڈُ سبھُ راسِ تُماری تیرا جورُ[1] گوپالا جی ءُ --1-- | زورُ[1]-	----	ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥
سدا سدا تُونہےَ سُکھدائی --	----	ਸਦਾ ਸਦਾ ਤੂੰਹੈ ਸੁਖਦਾਈ ॥
نِوِ نِوِ لاگا تیری پائی --	----	ਨਿਵਿ ਨਿਵਿ ਲਾਗਾ ਤੇਰੀ ਪਾਈ ॥
کار کماوا جے تُدھُ بھاوا جا تُونّ دیہِ دئِیالا جی ءُ --2--	----	ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥
پ٘ربھ تُم تے لہنٛا تُونّ میرا گہنٛا --	----	ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
جو تُونّ دیہِ سوئی سُکھُ سہنٛا --	----	ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
جتھےَ رکھہِ بیَکُنّٹھُ تِتھائی تُونّ سبھنا کے پ٘رتِپالا جی ءُ --3--	----	ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥
سِمرِ سِمرِ نانک سُکھُ پائِیا --	----	ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
آٹھ پہر تیرے گُنٛ گائِیا --	----	ਆਠ ਪਹਰ ਤੇਰੇ ਗੁਣ ਗਾਇਆ ॥
سگل منورتھ پُورن ہوۓ کدے ن ہوءِ دُکھالا جی ءُ --40--33--4--	----	ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
پاربرہمِ پ٘ربھِ میگھُ پٹھائِیا --	----	ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
جلِ تھلِ مہِیئلِ دہ دِسِ ورسائِیا --	----	ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥

سانْتِ بھئی بُجھی سبھ تِرسنا انَدْ بھِئیا سبھ ٹھائی جیءُ --1--	----	ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
سُکھداتا دُکھ بھنّجنہارا --	----	ਸੁਖਦਾਤਾ ਦੁਖ ਭੰਜਨਹਾਰਾ ॥
آپے بکھسِ[1] کرے جیء سارا -- | بخشِ[1]-	----	ਆਪੇ ਬਖਸਿ ਕਰੇ ਜੀਅ ਸਾਰਾ ॥
اپنے کیتے نو آپِ پرتپالے پءِ پیری تِسہِ منائی جیءُ --2--	----	ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥
جا کی سرنِ پئیا گتِ پائیئے --	----	ਜਾ ਕੀ ਸਰਣਿ ਪਇਆ ਗਤਿ ਪਾਈਐ ॥
ساسِ ساسِ ہرِ نامُ دھیائیئے --	----	ਸਾਸਿ ਸਾਸਿ ਹਰਿ ਨਾਮੁ ਧਿਆਈਐ ॥
تِسُ بِنُ ہورُ ن دُوجا ٹھاکُرُ سبھ تِسے کیِیا جائی جیءُ --3--	----	ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥
تیرا مانُ تانُ پربھ تیرا --	----	ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
تُوں سچا ساہِبُ[1] گُنی گہیرا -- | صاحبُ[1]-	----	ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
نانکُ داسُ کہے بینتّی آٹھ پہر تُدھ دھیائی جیءُ --41--34--4--	----	ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
سبھے سُکھ بھئے پربھ تُٹھے --	----	ਸਭੇ ਸੁਖ ਭਏ ਪ੍ਰਭ ਤੁਠੇ ॥
گر پُورے کے چرنْ منِ وُٹھے --	----	ਗੁਰ ਪੂਰੇ ਕੇ ਚਰਣ ਮਨਿ ਵੁਠੇ ॥

سہج سمادھِ لگی لِو انّترِ سو رسُ سوئی جانڑے جیءُ --1--	----	ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥
اگم اگوچرُ ساہِبُ[1] میرا -- | [1]صاحبُ-	----	ਅਗਮ ਅਗੋਚਰੁ ਸਾਹਿਬੁ ਮੇਰਾ ॥
گھٹ گھٹ انّترِ ورتے نیرا --	----	ਘਟ ਘਟ ਅੰਤਰਿ ਵਰਤੈ ਨੇਰਾ ॥
سدا الِپتُ جِیا کا داتا کو وِرلا آپُ پچھانڑے جیءُ --2--	----	ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥
پّربھ ملنڑے کی ایہ نِیسانڑی[1] -- | [1]نِیشانڑی-	----	ਪ੍ਰਭ ਮਿਲਣੈ ਕੀ ਏਹ ਨੀਸਾਣੀ ॥
منِ اِکو سچا ہُکمُ[1] پچھانڑی -- | [1]حُکمُ-	----	ਮਨਿ ਇਕੋ ਸਚਾ ਹੁਕਮੁ ਪਛਾਣੀ ॥
سہجِ سنّتوکھِ سدا تّرِپتاسے انّدُ کھسم[1] کے بھانڑے جیءُ --3-- | [1]خصم-	----	ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥
ہتھی دِتی پّربھِ دیونہارے --	----	ਹਥੀ ਦਿਤੀ ਪ੍ਰਭਿ ਦੇਵਣਹਾਰੈ ॥
جنم مرنڑ روگ سبھِ نِوارے --	----	ਜਨਮ ਮਰਣ ਰੋਗ ਸਭਿ ਨਿਵਾਰੇ ॥
نانک داس کیئے پّربھِ اپُنے ہرِ کیرتنِ رنگ مانڑے جیءُ --42--35--4--	----	ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥
ماجھ مہلا[1] 5 -- | [1]محلا-	Page# [107]	ਮਾਝ ਮਹਲਾ ੫ ॥
کینی دئِیا گوپال گُسائی --	----	ਕੀਨੀ ਦਇਆ ਗੋਪਾਲ ਗੁਸਾਈ ॥
گُر کے چرنڑ وسے من ماہی --	----	ਗੁਰ ਕੇ ਚਰਣ ਵਸੇ ਮਨ ਮਾਹੀ ॥

انگِیکارُ کِییا تِن کرتےَ دُکھ کا ڈیرا ڈھاہِیا جیءُ --1--	----	ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
منِ تنِ وسِیا سچا سوئی --	----	ਮਨਿ ਤਨਿ ਵਸਿਆ ਸਚਾ ਸੋਈ ॥
بِکھڑا تھانُ ن دِسےَ کوئی --	----	ਬਿਖੜਾ ਥਾਨੁ ਨ ਦਿਸੈ ਕੋਈ ॥
دُوت دُسمݨ سبھِ سجݨ ہوئے ایکو سُیامی آہِیا جیءُ --2--	----	ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
جو کِچھُ کرے سُ آپے آپےَ --	----	ਜੋ ਕਿਛੁ ਕਰੇ ਸੁ ਆਪੇ ਆਪੈ ॥
بُدھِ سِیاݨپ کِچھُو ن جاپےَ --	----	ਬੁਧਿ ਸਿਆਣਪ ਕਿਛੂ ਨ ਜਾਪੈ ॥
آپݨِیا سنّتا نو آپِ سہائی پّربھِ بھرم بھُلاوا لاہِیا جیءُ --3--	----	ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
چرݨ کمل جن کا آدھارو --	----	ਚਰਣ ਕਮਲ ਜਨ ਕਾ ਆਧਾਰੋ ॥
آٹھ پہر رام نامُ واپارو --	----	ਆਠ ਪਹਰ ਰਾਮ ਨਾਮੁ ਵਾਪਾਰੋ ॥
سہج اننّد گاوہِ گُݨ گووِنّد پّربھ نانک سرب سماہِیا جیءُ --43--36--4--	----	ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
ماجھ مہلا[1] 5 -- | محلا[1]-	----	ਮਾਝ ਮਹਲਾ ੫ ॥
سو سچُ منّدرُ جِتُ سچُ دھِیائیےَ --	----	ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
سو رِدا سُہیلا جِتُ ہرِ گُݨ گائیےَ --	----	ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥

سا دھرتِ سُہاوی جِتُ وسہِ ہرِ جن سچے نام وِٹہُ کُرباݨوٗ[1] جی ءُ --1-- | [1]قُرباݨوٗ-	----	ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
سچُ وڈائی کِیم[1] ن پائی -- | [1]قِیم-	----	ਸਚੁ ਵਡਾਈ ਕੀਮ ਨ ਪਾਈ ॥
کُدرتِ[1] کرمُ ن کہݨا جائی -- | [1]قُدرتِ-	----	ਕੁਦਰਤਿ ਕਰਮੁ ਨ ਕਹਣਾ ਜਾਈ ॥
دھِیاءِ دھِیاءِ جِیوہِ جن تیرے سچُ سبدُ منِ ماݨوٗ جی ءُ --2--	----	ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
سچُ سالاہݨُ[1] وڈبھاگی پائیۓَ -- | [1]سالاحݨُ-	----	ਸਚੁ ਸਾਲਾਹਣੁ ਵਡਭਾਗੀ ਪਾਈਐ ॥
گُر پرسادی ہرِ گُݨ گائیۓَ --	----	ਗੁਰ ਪਰਸਾਦੀ ਹਰਿ ਗੁਣ ਗਾਈਐ ॥
رنّگِ رتے تیرےَ تُدھُ بھاوہِ سچُ نامُ نِیساݨوٗ[1] جی ءُ --3-- | [1]نِیشاݨوٗ-	----	ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
سچے انّتُ ن جاݨےَ کوئی --	----	ਸਚੇ ਅੰਤੁ ਨ ਜਾਣੈ ਕੋਈ ॥
تھانِ تھننّترِ سچا سوئی --	----	ਥਾਨਿ ਥਨੰਤਰਿ ਸਚਾ ਸੋਈ ॥
نانک سچُ دھِیائیۓَ سد ہی انّترجامی جاݨوٗ جی ءُ --4--37--44--	----	ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
رَیݨِ سُہاوڑی دِنسُ سُہیلا --	----	ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
جپِ انمّرِت نامُ سنّتسنّگِ میلا --	----	ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
گھڑی مُورت سِمرت پل ونّجہِ جِیوݨُ سپھلُ تِتھائی جی ءُ --1--	----	ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥

ਸਿਮਰਤ ਨਾਮੁ ਦੋਖ ਸਭਿ ਲਾਥੇ ॥	----	سِمرت نامُ دوکھ سبھِ لاتھے --
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥	----	انّترِ باہرِ ہرِ پّربھُ ساتھے --
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥	----	بھےَ بھءُ بھرمُ کھوئِیا گُرِ پُورےَ دیکھا سبھنی جائی جیءُ --2--
ਪ੍ਰਭੁ ਸਮਰਥੁ ਵਡ ਊਚ ਅਪਾਰਾ ॥	----	پّربھُ سمرتھُ وڈ اُوچ اپارا --
ਨਉ ਨਿਧਿ ਨਾਮੁ ਭਰੇ ਭੰਡਾਰਾ ॥	----	نءُ نِدھِ نامُ بھرے بھنّڈارا --
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥	----	آدِ انّتِ مدھِ پّربھُ سوئی دُوجا لوےَ ن لائی جیءُ --3--
ਕਰਿ ਕਿਰਪਾ ਮੇਰੇ ਦੀਨ ਦਇਆਲਾ ॥	----	کرِ کِرپا میرے دِین دئِیالا --
ਜਾਚਿਕੁ ਜਾਚੈ ਸਾਧ ਰਵਾਲਾ ॥	----	جاچِکُ جاچےَ سادھ روالا --
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥	----	دیہِ دانُ نانکُ جنُ ماگےَ سدا سدا ہرِ دھِیائی جیءُ --45--38--4--
ਮਾਝ ਮਹਲਾ ੫ ॥	----	ماجھ مہلا[1] 5 -- | [1]محلا-
ਐਥੈ ਤੂੰਹੈ ਆਗੈ ਆਪੇ ॥	----	اَیتھےَ تُوںہےَ آگےَ آپے --
ਜੀਅ ਜੰਤ੍ਰ ਸਭਿ ਤੇਰੇ ਥਾਪੇ ॥	----	جیء جنّتّر سبھِ تیرے تھاپے --
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥	----	تُدھُ بِنُ اورُ ن کوئی کرتے مےَ دھر اوٹ تُماری جیءُ --1--
ਰਸਨਾ ਜਪਿ ਜਪਿ ਜੀਵੈ ਸੁਆਮੀ ॥	----	رسنا جپ جپ جِیوےَ سُیامی --

پاربّرہم پرّبھ انترجامی ۔۔	----	ਪਾਰਬ੍ਰਹਮ ਪ੍ਰਭ ਅੰਤਰਜਾਮੀ ॥
جِن سیوِیا تِن ہی سُکھ پائِیا سو جنمُ ن جُوۓ ہاری جی ءُ ۔۔2۔۔	----	ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
نامُ اوکھدھُ جِن جن تیرے پائِیا ۔۔	----	ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
جنم جنم کا روگُ گوائِیا ۔۔	Page# [108]	ਜਨਮ ਜਨਮ ਕਾ ਰੋਗੁ ਗਵਾਇਆ ॥
ہرِ کیِرتنُ گاوہُ دِنُ راتی سپھل ایہا ہےَ کاری جی ءُ ۔۔3۔۔	----	ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥
دِرسٹِ دھارِ اپنا داسُ سوارِیا ۔۔	----	ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
گھٹ گھٹ انترِ پاربّرہمُ نمسکارِیا ۔۔	----	ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
اِکسُ وِنُ ہورُ دُوجا ناہی بابا نانکُ اِہ متِ ساری جی ءُ ۔۔46۔۔39۔۔4۔۔	----	ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
ماجھ مہلا[1] 5 ۔۔ | محلا[1]۔	----	ਮਾਝ ਮਹਲਾ ੫ ॥
منُ تنُ رتا رامپیارے ۔۔	----	ਮਨੁ ਤਨੁ ਰਤਾ ਰਾਮ ਪਿਆਰੇ ॥
سربسُ دِجےَ اپنا وارے ۔۔	----	ਸਰਬਸੁ ਦੀਜੈ ਅਪਨਾ ਵਾਰੇ ॥
آٹھ پہر گوِند گُنْ گائیۓ بِسرُ ن کوئی ساسا جی ءُ ۔۔1۔۔	----	ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥
سوئی ساجن مِیتُ پیارا ۔۔	----	ਸੋਈ ਸਾਜਨ ਮੀਤੁ ਪਿਆਰਾ ॥
رام نامُ سادھسنگِ بیچارا ۔۔	----	ਰਾਮ ਨਾਮੁ ਸਾਧਸੰਗਿ ਬੀਚਾਰਾ ॥

سادھو سنّگِ ترِیجےَ ساگرُ کٹیئےَ جم کی پھاسا جیءُ --2--	----	ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥
چارِ پدارتھ ہرِ کی سیوا --	----	ਚਾਰਿ ਪਦਾਰਥ ਹਰਿ ਕੀ ਸੇਵਾ ॥
پارجاتُ جپِ الکھ ابھیوا --	----	ਪਾਰਜਾਤੁ ਜਪਿ ਅਲਖ ਅਭੇਵਾ ॥
کامُ کرودھُ کِلبِکھ گُرِ کاٹے پُورن ہوئی آسا جیءُ --3--	----	ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥
پُورن بھاگ بھئے جِسُ پرانی --	----	ਪੂਰਨ ਭਾਗ ਭਏ ਜਿਸੁ ਪ੍ਰਾਣੀ ॥
سادھسنّگِ ملے سارنّگپانی --	----	ਸਾਧਸੰਗਿ ਮਿਲੇ ਸਾਰੰਗਪਾਣੀ ॥
نانک نامُ وسِیا جِسُ انترِ پروانُ گرست اُداسا جیءُ --47--40--4--	----	ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
ماجھ مہلا[1] 5 -- | [1]محلا	----	ਮਾਝ ਮਹਲਾ ੫ ॥
سِمرت نامُ رِدے سُکھُ پائِیا --	----	ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
کرِ کرِپا بھگتیِں پرگٹائِیا --	----	ਕਰਿ ਕਿਰਪਾ ਭਗਤੀ ਪ੍ਰਗਟਾਇਆ ॥
سنتسنّگِ مِلِ ہرِ ہرِ جپِیا بِنسے آلس روگا جیءُ --1--	----	ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥
جا کےَ گرِہِ نو نِدھِ ہرِ بھائی --	----	ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
تِس مِلِیا جِس پُرب کمائی --	----	ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥

گِیان دھِیان پُورن پریسُر پّربھُ سبھنا گلا جوگا جیءُ --2--	----	ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥
کھِن مہِ تھاپِ اُتھاپنہارا --	----	ਖਿਨ ਮਹਿ ਥਾਪਿ ਉਥਾਪਨਹਾਰਾ ॥
آپِ اِکنّتی آپِ پسارا --	----	ਆਪਿ ਇਕੰਤੀ ਆਪਿ ਪਸਾਰਾ ॥
لیپُ نہی جگجِیون داتے درسن ڈِٹھے لہنِ وِجوگا جیءُ --3--	----	ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥
انّچلِ لاءِ سبھ سِسٹِ ترائی --	----	ਅੰਚਲਿ ਲਾਇ ਸਭ ਸਿਸਟਿ ਤਰਾਈ ॥
آپݨا ناءُ آپِ جپائی --	----	ਆਪਣਾ ਨਾਉ ਆਪਿ ਜਪਾਈ ॥
گُر بوہِتھُ پائِیا کِرپا تے نانک دھُرِ سنّجوگا جیءُ --48--41--4--	----	ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥
ماجھ مہلا[1] 5 -- | [1]محلا-	----	ਮਾਝ ਮਹਲਾ ੫ ॥
سوئی کرݨا جِ آپِ کراۓ --	----	ਸੋਈ ਕਰਣਾ ਜਿ ਆਪਿ ਕਰਾਏ ॥
جتھےَ رکھےَ سا بھلی جاۓ --	----	ਜਿਥੈ ਰਖੈ ਸਾ ਭਲੀ ਜਾਏ ॥
سوئی سِیاݨا سوپتِونّتا ہُکمُ[1] لگےَ جِسُ میِٹھا جیءُ --1-- | [1]حُکمُ-	----	ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥
سبھ پروئی اِکتُ دھاگےَ --	----	ਸਭ ਪਰੋਈ ਇਕਤੁ ਧਾਗੈ ॥
جِسُ لاءِ لۓ سو چرݨی لاگےَ --	----	ਜਿਸੁ ਲਾਇ ਲਏ ਸੋ ਚਰਣੀ ਲਾਗੈ ॥

اُونْدھ کولُ جِسُ ہوءِ پرگاسا تِنِ سرب نِرنّجنُ ڈِیٹھا جیءُ --2--	----	ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥
تیری مِہما تُونّہے جانڑِہ --	----	ਤੇਰੀ ਮਹਿਮਾ ਤੂੰਹੈ ਜਾਣਹਿ ॥
اپنڑا آپُ تُونّ آپِ پچھانڑِہ --	----	ਅਪਣਾ ਆਪੁ ਤੂੰ ਆਪਿ ਪਛਾਣਹਿ ॥
ہءُ بلِہاری سنّتن تیرے جِنِ کامُ کرودھُ لوبھُ پِیٹھا جیءُ --3--	----	ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥
تُونّ نِرویرُ سنّت تیرے نِرمل --	----	ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥
جِن دیکھے سبھ اُترِہ کلمل --	----	ਜਿਨ ਦੇਖੇ ਸਭ ਉਤਰਹਿ ਕਲਮਲ ॥
نانک نامُ دھِیاءِ دھِیاءِ جِیوے بِنسِیا بھرمُ بھءُ دھیٹھا جیءُ --49--42--4--	----	ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
مانْجھ مہلا[1] 5 -- | [1]محلا	Page# [109]	ਮਾਂਝ ਮਹਲਾ ੫ ॥
جھُوٹھا منّگنڑُ جے کوئی ماگے --	----	ਝੂਠਾ ਮੰਗਣੁ ਜੇ ਕੋਈ ਮਾਗੈ ॥
تِس کءُ مرتے گھڑی ن لاگے --	----	ਤਿਸ ਕਉ ਮਰਤੇ ਘੜੀ ਨ ਲਾਗੈ ॥
پاربّرہمُ جو سد ہی سیوے سو گُر مِلِ نہچلُ کہنڑا --1--	----	ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥
پّریم بھگتِ جِس کے منِ لاگی --	----	ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥
گُنڑ گاوے اندِنُ نِتِ جاگی --	----	ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥

باہ پکڑِ تِسُ سُیامی میلےَ جِس کےَ مستکِ لہݨا ۔۔2۔۔	----	ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥੨॥
چرن کمل بھگتاں منِ وُٹھے ۔۔	----	ਚਰਨ ਕਮਲ ਭਗਤਾਂ ਮਨਿ ਵੁਠੇ ॥
وِݨُ پریسر سگلے مُٹھے ۔۔	----	ਵਿਣੁ ਪਰਮੇਸਰ ਸਗਲੇ ਮੁਠੇ ॥
سنّت جناں کی دھُوڑِ نِت بانْچھِ نامُ سچے کا گہݨا ۔۔3۔۔	----	ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥
اُوٹھت بَیٹھت ہرِ ہرِ گائیئَ ۔۔	----	ਊਠਤ ਬੈਠਤ ਹਰਿ ਹਰਿ ਗਾਈਐ ॥
جِسُ سِمرت ورُ نِہچلُ پائیئَ ۔۔	----	ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥
نانک کءُ پرّبھ ہوءِ دئِیالا تیرا کیِتا سہݨا ۔۔4۔۔43۔۔50۔۔	----	ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥੪੩॥੫੦॥
راگُ ماجھ اسٹپدِییا مہلا[1] 1 گھرُ 1 | [1]محلا۔	----	ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧
ੴ ستِگُر پرّسادِ ۔۔	----	ੴ ਸਤਿਗੁਰ ਪ੍ਰਸਾਦਿ ॥
سبدِ رنّگاۓ ہُکمِ[1] سباۓ ۔۔ | [1]حُکمِ۔	----	ਸਬਦਿ ਰੰਗਾਏ ਹੁਕਮਿ ਸਬਾਏ ॥
سچی درگہ مہلِ[1] بُلاۓ ۔۔ | [1]محلِ۔	----	ਸਚੀ ਦਰਗਹ ਮਹਲਿ ਬੁਲਾਏ ॥
سچے دِین دئِیال میرے ساہِبا[1] سچے منُ پتِیاوِݨیا ۔۔1۔۔ | [1]صاحِبا۔	----	ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥
ہءُ واری جیءُ واری سبدِ سُہاوِݨیا ۔۔	----	ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥

اَنّمرِت نامُ سدا سُکھداتا گُرمتی مَنّنِ وساوݨیا --1-- رہاءُ --	----	ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
نا کو میرا ہءُ کِسُ کیرا --	----	ਨਾ ਕੋ ਮੇਰਾ ਹਉ ਕਿਸੁ ਕੇਰਾ ॥
ساچا ٹھاکُرُ ترِّبھوݨِ میرا --	----	ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
ہئُمےَ کرِ کرِ جاءِ گھݨیری کرِ اوگݨ پچھوتاوݨیا --2--	----	ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥
ہُکمُ[1] پچھاݨےَ سُ ہرِ گُݨ وکھاݨےَ -- | [1]حُکمُ-	----	ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥
گُر کےَ سبدِ نامِ نِیساݨےَ[1] -- | [1]نِیشاݨےَ-	----	ਗੁਰ ਕੈ ਸਬਦਿ ਨਾਮਿ ਨੀਸਾਣੈ ॥
سبھنا کا درِ لیکھا سچےَ چھُوٹسِ نامِ سُہاوݨیا --3--	----	ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥
منمُکھُ بھُولا ٹھئُرُ ن پاۓ --	----	ਮਨਮੁਖੁ ਭੂਲਾ ਠਉਰੁ ਨ ਪਾਏ ॥
جم درِ بدھا چوٹا کھاۓ --	----	ਜਮ ਦਰਿ ਬਧਾ ਚੋਟਾ ਖਾਏ ॥
بِنُ ناوےَ کو سنّگِ ن ساتھی مُکتے نامُ دھِیاوݨیا --4--	----	ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥
ساکت کُوڑے سچُ ن بھاوےَ --	----	ਸਾਕਤ ਕੂੜੇ ਸਚੁ ਨ ਭਾਵੈ ॥
دُبِدھا بادھا آوےَ جاوےَ --	----	ਦੁਬਿਧਾ ਬਾਧਾ ਆਵੈ ਜਾਵੈ ॥
لِکھِیا لیکھُ ن میٹےَ کوئی گُرمُکھِ مُکتِ کراوݨیا --5--	----	ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥
پیئیئڑےَ پِرُ جاتو ناہی --	----	ਪੇਈਅੜੈ ਪਿਰੁ ਜਾਤੋ ਨਾਹੀ ॥

جھُوٹھِ وِچھُنّی رووےَ دھاہی ؎	----	ਝੂਠਿ ਵਿਛੁੰਨੀ ਰੋਵੈ ਧਾਹੀ ॥
اوگنِ مُٹھی مہلُ[1] ن پاۓ اوگنٔ گُنِ بکھساوِنٔیا[2] ؎6؎ | [1]محلُ۔ [2]بخشاوِنٔیا۔	----	ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥
پیئیئڑےَ جِن جاتاپِیارا ؎	----	ਪੇਈਅੜੈ ਜਿਨਿ ਜਾਤਾ ਪਿਆਰਾ ॥
گُرمُکھِ بُوجھےَ تتُ بیچارا ؎	----	ਗੁਰਮੁਖਿ ਬੂਝੈ ਤਤੁ ਬੀਚਾਰਾ ॥
آوݨُ جاݨا ٹھاکِ رہاۓ سچےَ نامِ سماوِنٔیا ؎7؎	----	ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥
گُرمُکھِ بُوجھےَ اکتھُ کہاوےَ ؎	----	ਗੁਰਮੁਖਿ ਬੂਝੈ ਅਕਥੁ ਕਹਾਵੈ ॥
سچے ٹھاکُر ساچو بھاوےَ ؎	----	ਸਚੇ ਠਾਕੁਰ ਸਾਚੋ ਭਾਵੈ ॥
نانکُ سچُ کہےَ بینّتی سچُ ملےَ گُنٔ گاوِنٔیا ؎8؎1؎	----	ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥
ماجھ مہلا[1] 3 گھرُ 1 ؎ | [1]محلا۔	----	ਮਾਝ ਮਹਲਾ ੩ ਘਰੁ ੧ ॥
کرمُ ہووےَ ستِگُرو مِلاۓ ؎	----	ਕਰਮੁ ਹੋਵੈ ਸਤਿਗੁਰੂ ਮਿਲਾਏ ॥
سیوا سُرتِ سبدِ چِتُ لاۓ ؎	Page# [110]	ਸੇਵਾ ਸੁਰਤਿ ਸਬਦਿ ਚਿਤੁ ਲਾਏ ॥
ہئُمےَ مارِ سدا سُکھُ پائِیا مائِیا موہُ چُکاوِنٔیا ؎1؎	----	ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥
ہءُ واری جیءُ واری ستِگُر کےَ بلِہارنٔیا ؎	----	ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥

	گُرمتی پرگاسُ ہویا جی اندِنُ ہرِ گُنڑ گاوِݨیا ــ1ــ رہاءُ ــ	----	ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
	تنُ منُ کھوجے تا ناءُ پاۓ ــ	----	ਤਨੁ ਮਨੁ ਖੋਜੇ ਤਾ ਨਾਉ ਪਾਏ ॥
	دھاوتُ راکھےَ ٹھاکِ رہاۓ ــ	----	ਧਾਵਤੁ ਰਾਖੈ ਠਾਕਿ ਰਹਾਏ ॥
	گُر کی باݨی اندِنُ گاوےَ سہجے بھگتِ کراوِݨیا ــ2ــ	----	ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥
	اِسُ کائِیا انّدرِ وستُ اسنّکھا ــ	----	ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
	گُرمُکھِ ساچُ ملےَ تا ویکھا ــ	----	ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
1دروازے۔	نءُ درواجے1 دسوےَ مُکتا انہد سبدُ وجاوِݨیا ــ3ــ	----	ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
1صاحِبُ۔	سچا ساہِبُ1 سچّی نائی ــ	----	ਸਚਾ ਸਾਹਿਬੁ ਸਚੀ ਨਾਈ ॥
	گُر پرسادی منّنِ وسائی ــ	----	ਗੁਰ ਪਰਸਾਦੀ ਮੰਨਿ ਵਸਾਈ ॥
	اندِنُ سدا رہےَ رنّگِ راتا درِ سچےَ سوجھی پاوِݨیا ــ4ــ	----	ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥
	پاپ پُنّن کی سار ن جاݨی ــ	----	ਪਾਪ ਪੁੰਨ ਕੀ ਸਾਰ ਨ ਜਾਣੀ ॥
	دُوجےَ لاگی بھرمِ بھُلاݨی ــ	----	ਦੂਜੈ ਲਾਗੀ ਭਰਮਿ ਭੁਲਾਣੀ ॥
	اِگیانی انّدھا مگُ ن جاݨےَ پھِرِ پھِرِ آوݨ جاوِݨیا ــ5ــ	----	ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥
	گُر سیوا تے سدا سُکھُ پائِیا ــ	----	ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥

ہئُمےَ میرا ٹھاکِ رہائِیا --	----	ਹਉਮੈ ਮੇਰਾ ਠਾਕਿ ਰਹਾਇਆ ॥
گُر ساکھی مِٹیا انّدھِیارا بجر کپاٹ کھُلاوِݨیا --6--	----	ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥
ہئُمےَ مارِ منّنِ وسائِیا --	----	ਹਉਮੈ ਮਾਰਿ ਮੰਨਿ ਵਸਾਇਆ ॥
گُر چرݨی سدا چِتُ لائِیا --	----	ਗੁਰ ਚਰਣੀ ਸਦਾ ਚਿਤੁ ਲਾਇਆ ॥
گُر کِرپا تے منُ تنُ نِرملُ نِرمل نامُ دھِیاوِݨیا --7--	----	ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥
جِیوݨُ مرݨا سبھُ تُدھےَ تائی --	----	ਜੀਵਣੁ ਮਰਣਾ ਸਭੁ ਤੁਧੈ ਤਾਈ ॥
جِسُ بکھسے[1] تِسُ دے وڈِیائی -- | [1] بخشے-	----	ਜਿਸੁ ਬਖਸੇ ਤਿਸੁ ਦੇ ਵਡਿਆਈ ॥
نانک نامُ دھِیاءِ سدا توُنّ جنّمݨُ مرݨُ سوارِݨیا --8--1--2--	----	ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥
ماجھ مہلا[1] 3 -- | [1] محلا-	----	ਮਾਝ ਮਹਲਾ ੩ ॥
میرا پّربھُ نِرملُ اگم اپارا --	----	ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥
بِنُ تکڑی تولےَ سنّسارا --	----	ਬਿਨੁ ਤਕੜੀ ਤੋਲੈ ਸੰਸਾਰਾ ॥
گُرمُکھِ ہووےَ سوئی بُوجھےَ گُݨ کہِ گُݨی سماوِݨیا --1--	----	ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥
ہءُ واری جیءُ واری ہرِ کا نامُ منّنِ وساوِݨیا --	----	ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥

جو سچِ لاگے سے اندِنُ جاگے دِر سچے سوبھا پاوِنیا --1-- رہاءُ --	----	ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
آپے سُنّے تے آپے وکھے --	----	ਆਪੇ ਸੁਣੈ ਤੈ ਆਪੇ ਵੇਖੈ ॥
جِس نو ندرِ کرے سوئی جنُ لیکھے --	----	ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
آپے لاءِ لئے سو لاگے گُرمُکھِ سچُ کماوِنیا --2--	----	ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥
جِسُ آپِ بھُلائے سُ کِتھے ہتھُ پائے --	----	ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥
پُورب لِکھیا سُ میٹنا ن جائے --	----	ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥
جِن ستگُرُ مِلیا سے وڈبھاگی پُورے کرمِ مِلاوِنیا --3--	----	ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥
پیئیڑے دھن اندِنُ سُتی --	----	ਪੇਈਅੜੈ ਧਨ ਅਨਦਿਨੁ ਸੁਤੀ ॥
کنّتِ وِساری اوگنِ مُتی --	----	ਕੰਤਿ ਵਿਸਾਰੀ ਅਵਗਣਿ ਮੁਤੀ ॥
اندِنُ سدا پھرے بِلِلادی بِنُ پِر نید ن پاوِنیا --4--	----	ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥
پیئیڑے سُکھداتا جاتا --	----	ਪੇਈਅੜੈ ਸੁਖਦਾਤਾ ਜਾਤਾ ॥
ہئُمے مارِ گُر سبدِ پچھاتا --	----	ਹਉਮੈ ਮਾਰਿ ਗੁਰ ਸਬਦਿ ਪਛਾਤਾ ॥
سیج سُہاوی سدا پِرُ راوے سچُ سیگارُ بناوِنیا --5--	----	ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥

لکھ چئُراسِیہ جیء اُپاۓ --	Page# [111]	ਲਖ ਚਉਰਾਸੀਹ ਜੀਅ ਉਪਾਏ ॥
جِس نو ندِر کرے تِسُ گُرو مِلاۓ --	----	ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥
کِلبِکھ کاٹِ سدا جن نِرمل دِرِ سچےَ نامِ سُہاوِنیا --6--	----	ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥
لیکھا ماگےَ تا کِنِ دِیۓَ --	----	ਲੇਖਾ ਮਾਗੈ ਤਾ ਕਿਨਿ ਦੀਐ ॥
سُکھُ ناہی پھُنِ دُوۓَ تیۓَ --	----	ਸੁਖੁ ਨਾਹੀ ਫੁਨਿ ਦੂਐ ਤੀਐ ॥
آپے بکھسِ[1] لۓ پّربھُ ساچا آپے بکھسِ[2] مِلاوِنیا --7-- | بخشِ[1]- بخشِ[2]-	----	ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥
آپِ کرے تےَ آپِ کراۓ --	----	ਆਪਿ ਕਰੇ ਤੈ ਆਪਿ ਕਰਾਏ ॥
پُورے گُر کےَ سبدِ مِلاۓ --	----	ਪੂਰੇ ਗੁਰ ਕੈ ਸਬਦਿ ਮਿਲਾਏ ॥
نانکؑ نامُ ملےَ وڈِیائی آپے میلِ مِلاوِنیا --8--2--3--	----	ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥
ماجھ مہلا[1] 3 -- | محلا[1]-	----	ਮਾਝ ਮਹਲਾ ੩ ॥
اِکو آپ پھِرے پرچھنّا --	----	ਇਕੋ ਆਪਿ ਫਿਰੈ ਪਰਛੰਨਾ ॥
گُرمُکھِ ویکھا تا اِہُ منّنُ بھِنّا --	----	ਗੁਰਮੁਖਿ ਵੇਖਾ ਤਾ ਇਹੁ ਮੰਨੁ ਭਿੰਨਾ ॥
تّرِسنا تجِ سہج سُکھُ پائِیا ایکو منّنِ وساوِنیا --1--	----	ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥
ہءُ واری جیءُ واری اِکسُ سِءُ چِتُ لاوِنیا --	----	ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥

گُرمتی منُ اِکتُ گھرِ آئِیا سچےَ رنّگِ رنّگاوݨِیا --1-- رہاءُ --	-----	ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥
اِہُ جگُ بھُولا تیَں آپِ بھُلائِیا --	-----	ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥
اِکُ وِسارِ دُوجےَ لوبھائِیا --	-----	ਇਕੁ ਵਿਸਾਰਿ ਦੂਜੈ ਲੋਭਾਇਆ ॥
اندِنُ سدا پھِرےَ بھ٘رمِ بھُولا بِنُ ناوےَ دُکھُ پاوݨِیا --2--	-----	ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥
جو رنّگِ راتے کرم بِدھاتے --	-----	ਜੋ ਰੰਗਿ ਰਾਤੇ ਕਰਮ ਬਿਧਾਤੇ ॥
گُر سیوا تے جُگ چارے جاتے --	-----	ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥
جِس نو آپِ دےءِ وڈِیائی ہرِ کےَ نامِ سماوݨِیا --3--	-----	ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥
مائِیا موہِ ہرِ چیتےَ ناہی --	-----	ਮਾਇਆ ਮੋਹਿ ਹਰਿ ਚੇਤੈ ਨਾਹੀ ॥
جم پُرِ بدھا دُکھ سہاہی --	-----	ਜਮ ਪੁਰਿ ਬਧਾ ਦੁਖ ਸਹਾਹੀ ॥
انّنا بولا کِچھُ ندرِ ن آوےَ منمُکھ پاپِ پچاوݨِیا --4--	-----	ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥
اِکِ رنّگِ راتے جو تُدھُ آپِ لِو لاۓ --	-----	ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥
بھاءِ بھگتِ تیرےَ منِ بھاۓ --	-----	ਭਾਇ ਭਗਤਿ ਤੇਰੈ ਮਨਿ ਭਾਏ ॥
ستِگُرُ سیونِ سدا سُکھداتا سبھ اِچھا آپِ پُجاوݨِیا --5--	-----	ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥

ہرِ جیءُ تیری سدا سرݨائی ــ ــ	----	ਹਰਿ ਜੀਉ ਤੇਰੀ ਸਦਾ ਸਰਣਾਈ ॥
آپے بکھسِہِ[1] دے وڈِیائی ــ ــ | [1]بخشِہِ ـ	----	ਆਪੇ ਬਖਸਿਹਿ ਦੇ ਵਡਿਆਈ ॥
جمکالُ تِسُ نیڑِ ن آوےَ جو ہرِ ہرِ نامُ دھیاوِنیا ــ ــ6ــ ــ	----	ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥
اندِنُ راتے جو ہرِ بھاۓ ــ ــ	----	ਅਨਦਿਨੁ ਰਾਤੇ ਜੋ ਹਰਿ ਭਾਏ ॥
میرےَ پّربھِ میلے میلِ مِلاۓ ــ ــ	----	ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
سدا سدا سچے تیری سرݨائی توُنّ آپے سچُ بُجھاوِنیا ــ ــ7ــ ــ	----	ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥
جِن سچُ جاتا سے سچِ سماݨے ــ ــ	----	ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥
ہرِ گُݨ گاوہِ سچُ وکھاݨے ــ ــ	----	ਹਰਿ ਗੁਣ ਗਾਵਹਿ ਸਚੁ ਵਖਾਣੇ ॥
نانک نامِ رتے بیَراگی نِج گھرِ تاڑی لاوِنیا ــ ــ8ــ ــ3ــ ــ4ــ ــ	----	ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥
ماجھ مہلا[1] 3 ــ ــ | [1]محلا ـ	----	ਮਾਝ ਮਹਲਾ ੩ ॥
سبدِ مرےَ سُ مُیا جاپےَ ــ ــ	----	ਸਬਦਿ ਮਰੈ ਸੁ ਮੁਆ ਜਾਪੈ ॥
کالُ ن چاپےَ دُکھُ ن سنّتاپےَ ــ ــ	----	ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥
جوتی وِچ مِلِ جوتِ سماݨی سُݨِ من سچِ سماوِنیا ــ ــ1ــ ــ	----	ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥
ہءُ واری جیءُ واری ہرِ کےَ ناءِ سوبھا پاوِنیا ــ ــ	----	ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥

ستگُر سیوِ سچِ چِت لائیا گُرمتی سہجِ سماوݨیا --1-- رہاءُ --	----	ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥
کائیا کچی کچا چیِرُ ہنّڈھائے --	----	ਕਾਇਆ ਕਚੀ ਕਚਾ ਚੀਰੁ ਹੰਢਾਏ ॥
دُوجے لاگی مہلُ[1] ن پائے -- | [1] محلَ-	----	ਦੂਜੈ ਲਾਗੀ ਮਹਲੁ ਨ ਪਾਏ ॥
اندِنُ جلدی پھِرے دِنُ راتی بِنُ پِر بہُ دُکھُ پاوݨیا --2--	Page# [112]	ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
دیہی جاتِ[1] ن آگے جائے -- | [1] ذاتِ-	----	ਦੇਹੀ ਜਾਤਿ ਨ ਆਗੈ ਜਾਏ ॥
جتھے لیکھا منّگیئے تتھے چھُٹے سچُ کمائے --	----	ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ستگُر سیون سے دھنونّتے اَتھے اوتھے نامِ سماوݨیا --3--	----	ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
بھےَ بھاءِ سیگارُ بݨائے --	----	ਭੈ ਭਾਇ ਸੀਗਾਰੁ ਬਣਾਏ ॥
گُر پرسادی مہلُ[1] گھرُ پائے -- | [1] محلَ-	----	ਗੁਰ ਪਰਸਾਦੀ ਮਹਲੁ ਘਰੁ ਪਾਏ ॥
اندِنُ سدا روے دِنُ راتی مجیٹھے رنّگُ بݨاوݨیا --4--	----	ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
سبھنا پِرُ وسے سدا نالے --	----	ਸਭਨਾ ਪਿਰੁ ਵਸੈ ਸਦਾ ਨਾਲੇ ॥
گُر پرسادی کو ندرِ نِہالے --	----	ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
میرا پ٘ربھُ اتِ اُوچو اُوچا کرِ کِرپا آپِ مِلاوݨیا --5--	----	ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
مائیا موہِ اِہُ جگُ سُتا --	----	ਮਾਇਆ ਮੋਹਿ ਇਹੁ ਜਗੁ ਸੁਤਾ ॥

نامُ وِسارِ انّتِ وِگُتا --	-----	ਨਾਮੁ ਵਿਸਾਰਿ ਅੰਤਿ ਵਿਗੁਤਾ ॥
جِس تے سُتا سو جاگائے گُرمتِ سوجھی پاوݨیا --6--	-----	ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
اپِءُ پیئے سو بھرمُ گوائے --	-----	ਅਪਿਉ ਪੀਐ ਸੋ ਭਰਮੁ ਗਵਾਏ ॥
گُر پرسادِ مُکتِ گتِ پائے --	-----	ਗੁਰ ਪਰਸਾਦਿ ਮੁਕਤਿ ਗਤਿ ਪਾਏ ॥
بھگتی رتا سدا بَیراگی آپُ مارِ مِلاوݨیا --7--	-----	ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
آپِ اُپائے دھنّدھے لائے --	-----	ਆਪਿ ਉਪਾਏ ਧੰਧੈ ਲਾਏ ॥
لکھ چئُراسی رِجکُ[1] آپِ اپڑائے -- | [1]رِزق-	-----	ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
نانک نامُ دھِیاءِ سچِ راتے جو تِس بھاوے سُ کار کراوݨیا --8--4--5--	-----	ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
ماجھ مہلا[1] 3 -- | [1]محلا-	-----	ਮਾਝ ਮਹਲਾ ੩ ॥
انّدرِ ہیرا لالُ بݨائیا --	-----	ਅੰਦਰਿ ਹੀਰਾ ਲਾਲੁ ਬਣਾਇਆ ॥
گُر کے سبدِ پرکھِ پرکھائیا --	-----	ਗੁਰ ਕੈ ਸਬਦਿ ਪਰਖਿ ਪਰਖਾਇਆ ॥
جِن سچُ پلے سچُ وکھاݨہِ سچُ کسوٹی لاوݨیا --1--	-----	ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
ہءُ واری جیءُ واری گُر کی باݨی مَنِ وساوݨیا --	-----	ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥

انّجن ماہِ نرنّجنُ پائیا جوتی جوتِ مِلاوݨیا --1-- رہاءُ --	----	ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
اِس کائیا انّدرِ بہُتُ پسارا --	----	ਇਸ ਕਾਇਆ ਅੰਦਰਿ ਬਹੁਤੁ ਪਸਾਰਾ ॥
نامُ نِرنّجنُ اتِ اگم اپارا --	----	ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
گُرمُکھِ ہووے سوئی پائے آپے بخشِ[1] مِلاوݨیا --2-- | [1]بخش-	----	ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
میرا ٹھاکُرُ سچُ دِرڑائے --	----	ਮੇਰਾ ਠਾਕੁਰੁ ਸਚੁ ਦ੍ਰਿੜਾਏ ॥
گُر پرسادی سچِ چِتُ لائے --	----	ਗੁਰ ਪਰਸਾਦੀ ਸਚਿ ਚਿਤੁ ਲਾਏ ॥
سچو سچُ ورتے سبھنی تھائی سچے سچِ سماوݨیا --3--	----	ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
وےپرواہُ سچُ میرا پیارا --	----	ਵੇਪਰਵਾਹੁ ਸਚੁ ਮੇਰਾ ਪਿਆਰਾ ॥
کِلوِکھ اوگݨ کاٹݨہارا --	----	ਕਿਲਵਿਖ ਅਵਗਣ ਕਾਟਣਹਾਰਾ ॥
پریم پریتِ سدا دھیائیئے بھے بھاءِ بھگتِ دِرڑاوݨیا --4--	----	ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
تیری بھگتِ سچی جے سچے بھاوے --	----	ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥
آپے دےءِ ن پچھوتاوے --	----	ਆਪੇ ਦੇਇ ਨ ਪਛੋਤਾਵੈ ॥
سبھنا جیا کا ایکو داتا سبدے مارِ جیواوݨیا --5--	----	ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
ہرِ تُدھُ باجھُ مے کوئی ناہی --	----	ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥

ہرِ تُدھےَ سیوی تےَ تُدھُ سالاہی[1] ـ ـ | [1]سالاحی۔	----	ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
آپے میلِ لَیہُ پّربھ ساچے پُورےَ کرمِ تُوںّ پاوِنْیا ـ ـ6ـ ـ	----	ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
مےَ ہورُ ن کوئی تُدھےَ جیہا ـ ـ	----	ਮੈ ਹੋਰੁ ਨ ਕੋਈ ਤੁਧੈ ਜੇਹਾ ॥
تیری ندری سِیجھسِ دیہا ـ ـ	----	ਤੇਰੀ ਨਦਰੀ ਸੀਝਸਿ ਦੇਹਾ ॥
اندِنُ سارِ سمالِ ہرِ راکھِ گُرمُکھِ سہجِ سماوِنْیا ـ ـ7ـ ـ	----	ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥
تُدھُ جیوڈُ مےَ ہورُ ن کوئی ـ ـ	----	ਤੁਧੁ ਜੇਵਡੁ ਮੈ ਹੋਰੁ ਨ ਕੋਈ ॥
تُدھُ آپے سِرجی آپے گوئی ـ ـ	----	ਤੁਧੁ ਆਪੇ ਸਿਰਜੀ ਆਪੇ ਗੋਈ ॥
تُوںّ آپے ہی گھڑِ بھنّنِ سوارہِ نانک نامِ سُہاوِنْیا ـ ـ8ـ ـ5ـ ـ6ـ ـ	Page# [113]	ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
ماجھ مہلا[1] 3 ـ ـ | [1]محلا۔	----	ਮਾਝ ਮਹਲਾ ੩ ॥
سبھ گھٹ آپے بھوگنْہارا ـ ـ	----	ਸਭ ਘਟ ਆਪੇ ਭੋਗਣਹਾਰਾ ॥
الکھُ ورتےَ اگم اپارا ـ ـ	----	ਅਲਖੁ ਵਰਤੈ ਅਗਮ ਅਪਾਰਾ ॥
گُر کےَ سبدِ میرا ہرِ پّربھُ دھِیائِےَ سہجے سچِ سماوِنْیا ـ ـ1ـ ـ	----	ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਇਐ ਸਹਜੇ ਸਚਿ ਸਮਾਵਣਿਆ ॥੧॥
ہءُ واری جیءُ واری گُر سبدُ منّنِ وساوِنْیا ـ ـ	----	ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥

سبدُ سُوجھےَ تا من سِءُ لُوجھےَ منسا مارِ سماوݨیا --1-- رہاءُ --	----	ਸਬਦੁ ਸੁਝੈ ਤਾ ਮਨ ਸਿਉ ਲੁਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
پنّچ دُوت مُہہِ سنّسارا --	----	ਪੰਚ ਦੂਤ ਮੁਹਹਿ ਸੰਸਾਰਾ ॥
منمُکھ اندّھے سُدھِ ن سارا --	----	ਮਨਮੁਖ ਅੰਧੇ ਸੁਧਿ ਨ ਸਾਰਾ ॥
گُرمُکھِ ہووے سُ اپݨا گھرُ راکھےَ پنّچ دُوت سبدِ پچاوݨیا --2--	----	ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
اِکِ گُرمُکھِ سدا سچےَ رنّگِ راتے --	----	ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
سہجے پ٘ربھُ سیوہِ اندِنُ ماتے --	----	ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
مِلِ پ٘ریتم سچے گُݨ گاوہِ ہرِ درِ سوبھا پاوݨیا --3--	----	ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
ایکم ایکےَ آپُ اُپائِیا --	----	ਏਕਮ ਏਕੈ ਆਪੁ ਉਪਾਇਆ ॥
دُبِدھا دُوجا ت٘رِبِدھِ مائِیا --	----	ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
چئُتھی پئُڑی گُرمُکھِ اُوچی سچو سچُ کماوݨیا --4--	----	ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
سبھُ ہےَ سچا جے سچے بھاوے --	----	ਸਭੁ ਹੈ ਸਚਾ ਜੇ ਸਚੇ ਭਾਵੈ ॥
جِنِ سچُ جاتا سو سہجِ سماوے --	----	ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
گُرمُکھِ کرݨی سچے سیوہِ ساچے جاءِ سماوݨیا --5--	----	ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
سچے باجھہُ کو اورُ ن دُویا --	----	ਸਚੇ ਬਾਝਹੁ ਕੋ ਅਵਰੁ ਨ ਦੂਆ ॥

دُوجےَ لاگِ جگُ کھپِ کھپِ مُویا --	----	ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
گُرمُکھِ ہووےَ سُ ایکو جاݨےَ ایکو سیوِ سُکھُ پاوِݨیا --6--	----	ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
جیء جنّت سبھِ سرݨِ تُماری --	----	ਜੀਅ ਜੰਤ ਸਭਿ ਸਰਣਿ ਤੁਮਾਰੀ ॥
آپے دھرِ دیکھِ کچی پکی ساری --	----	ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
اندِنُ آپے کار کرائے آپے میلِ مِلاوِݨیا --7--	----	ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
تُوںّ آپے میلہِ ویکھہِ ہدُورِ[1] -- | [1]حدُورِ	----	ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
سبھ مہِ آپِ رہِیا بھرپُورِ --	----	ਸਭ ਮਹਿ ਆਪਿ ਰਹਿਆ ਭਰਪੂਰਿ ॥
نانکؕ آپے آپِ ورتےَ گُرمُکھِ سوجھی پاوِݨیا --8--6--7--	----	ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
ماجھ مہلا[1] 3 -- | [1]محلا	----	ਮਾਝ ਮਹਲਾ ੩ ॥
انمّرِت باݨی گُر کی مِیٹھی --	----	ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
گُرمُکھِ وِرلےَ کنےَ چکھِ ڈِیٹھی --	----	ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
انّترِ پرگاسُ مہا رسُ پِیوےَ دِرِ سچےَ سبدُ وجاوِݨیا --1--	----	ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥
ہءُ واری جیءُ واری گُر چرݨی چِتُ لاوِݨیا --	----	ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥

سِتگُرُ ہےَ انّمرِت سرُ ساچا منُ ناوےَ مَیلُ چُکاوِنڑیا ــ1ــ رہاءُ ــ	----	ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
تیرا سچے کِنےَ انّتُ ن پائِیا ــ	----	ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥
گُر پرسادِ کِنےَ وِرلےَ چِتُ لائِیا ــ	----	ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
تُدھُ سالاہِ[1] ن رجا کبہُوںّ سچے ناوےَ کی بھُکھ لاوِنڑیا ــ2ــ |	----	ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
[1]سالاحِ-		
ایکو ویکھا اورُ ن بِییا ــ	----	ਏਕੋ ਵੇਖਾ ਅਵਰੁ ਨ ਬੀਆ ॥
گُر پرسادی انّمرِتُ پِییا ــ	----	ਗੁਰ ਪਰਸਾਦੀ ਅੰਮ੍ਰਿਤੁ ਪੀਆ ॥
گُر کےَ سبدِ تِکھا نِواری سہجے سُوکھِ سماوِنڑیا ــ3ــ	----	ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੁਖਿ ਸਮਾਵਣਿਆ ॥੩॥
رتنُ پدارتھُ پلرِتیاگےَ ــ	----	ਰਤਨੁ ਪਦਾਰਥੁ ਪਲਰਿ ਤਿਆਗੈ ॥
منمُکھُ انّدھا دُوجےَ بھاءِ لاگےَ ــ	----	ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥
جو بیجےَ سوئی پھلُ پاۓ سُپنے سُکھُ ن پاوِنڑیا ــ4ــ	----	ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
اپنی کِرپا کرے سوئی جنُ پاۓ ــ	----	ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥
گُر کا سبدُ منّنِ وساۓ ــ	----	ਗੁਰ ਕਾ ਸਬਦੁ ਮੰਨਿ ਵਸਾਏ ॥

ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥	Page# [114]	اندِنُ سدا رہےَ بھےَ انّدرِ بھےَ مارِ بھرمُ چُکاوِنْیا --5--
ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥	----	بھرمُ چُکائِیا سدا سُکھُ پائِیا --
ਗੁਰ ਪਰਸਾਦਿ ਪਰਮ ਪਦੁ ਪਾਇਆ ॥	----	گُر پرسادِ پرم پدُ پائِیا --
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥	----	انّترُ نِرملُ نِرمل باݨی ہرِ گُݨ سہجے گاوِنْیا --6--
ਸਿਮ੍ਰਿਤਿ ਸਾਸਤ ਬੇਦ ਵਖਾਣੈ ॥	----	سِمرِّتِ ساست بید وکھاݨےَ --
ਭਰਮੇ ਭੂਲਾ ਤਤੁ ਨ ਜਾਣੈ ॥	----	بھرمے بھُولا تتُ ن جاݨےَ --
ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥੭॥	----	بِنُ ستِگُر سیوے سُکھُ ن پائے دُکھو دُکھُ کماوِنْیا --7--
ਆਪਿ ਕਰੇ ਕਿਸੁ ਆਖੈ ਕੋਈ ॥	----	آپ کرے کِسُ آکھےَ کوئی --
ਆਖਣਿ ਜਾਈਐ ਜੇ ਭੂਲਾ ਹੋਈ ॥	----	آکھݨِ جائیئےَ جے بھُولا ہوئی --
ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥	----	نانک آپے کرے کرائے نامے نامِ سماوِنْیا --8--7--8--
ਮਾਝ ਮਹਲਾ ੩ ॥	----	ماجھ مہلا[1] 3 -- | محلا[1]-
ਆਪੇ ਰੰਗੇ ਸਹਜਿ ਸੁਭਾਏ ॥	----	آپے رنّگے سہجِ سُبھائے --
ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥	----	گُر کےَ سبدِ ہرِ رنّگُ چڑائے --

من تنُ رتا رسنا رنگِ چلُولی ھےَ بھاءِ رنگُ چڑاوِنیا --1--	----	ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥
ہءُ واری جیءُ واری نربھءُ منّنِ وساوِنیا --	----	ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥
گُر کِرپا تے ہرِ نربھءُ دھیائِیا بِکھُ بھءُجَل سبدِ تراوِنیا --1-- رہاءُ --	----	ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥
منمُکھ مُگدھ کرہِ چترائی --	----	ਮਨਮੁਖ ਮੁਗਧ ਕਰਹਿ ਚਤੁਰਾਈ ॥
ناتا دھوتا تھاءِ ن پائی --	----	ਨਾਤਾ ਧੋਤਾ ਥਾਇ ਨ ਪਾਈ ॥
جیہا آئِیا تیہا جاسی کرِ اوگنڑ پچھوتاوِنیا --2--	----	ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥
منمُکھ اندھے کِچھُو ن سُوجھےَ --	----	ਮਨਮੁਖ ਅੰਧੇ ਕਿਛੂ ਨ ਸੂਝੈ ॥
مرنڑُ لِکھاءِ آئے نہی بُوجھےَ --	----	ਮਰਣੁ ਲਿਖਾਇ ਆਏ ਨਹੀ ਬੂਝੈ ॥
منمُکھ کرم کرے نہی پائے بِنُ ناوےَ جنمُ گواوِنیا --3--	----	ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥
سچُ کرنڑی سبدُ ہے سارُ --	----	ਸਚੁ ਕਰਣੀ ਸਬਦੁ ਹੈ ਸਾਰੁ ॥
پُورےَ گُرِ پائیئےَ موکھ دُیارُ --	----	ਪੂਰੈ ਗੁਰਿ ਪਾਈਐ ਮੋਖ ਦੁਆਰੁ ॥
اندِنُ بانڑی سبدِ سُنڑائے سچِ راتے رنگِ رنگاوِنیا --4--	----	ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥
رسنا ہرِ رسِ راتی رنگُ لائے --	----	ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥

مَنُ تنُ موہِیا سہجِ سُبھاۓ --	----	ਮਨੁ ਤਨੁ ਮੋਹਿਆ ਸਹਜਿ ਸੁਭਾਏ ॥
سہجے پرِیتمُ پِیارا پائِیا سہجے سہجِ مِلاوڑیا --5--	----	ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥
جِسُ اندرِ رنّگُ سوئی گُݨ گاوے --	----	ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥
گُر کے سبدِ سہجے سُکھِ سماوے --	----	ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥
ہءُ بلِہاری سدا تِن وِٹہُ گُر سیوا چِتُ لاوڑیا --6--	----	ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥
سچا سچو سچِ تیجے --	----	ਸਚਾ ਸਚੋ ਸਚਿ ਪਤੀਜੈ ॥
گُر پرسادی اندّرُ بھیجے --	----	ਗੁਰ ਪਰਸਾਦੀ ਅੰਦਰੁ ਭੀਜੈ ॥
بَیسِ سُتھانِ ہرِ گُݨ گاوہِ آپے کرِ ستِ مناوڑیا --7--	----	ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥
جِس نو ندرِ کرے سو پاۓ --	----	ਜਿਸ ਨੋ ਨਦਰਿ ਕਰੇ ਸੋ ਪਾਏ ॥
گُر پرسادی ہئُمےَ جاۓ --	----	ਗੁਰ ਪਰਸਾਦੀ ਹਉਮੈ ਜਾਏ ॥
نانک نامُ وسے من انّترِ درِ سچے سوبھا پاوڑیا --8--8--9--	----	ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥
ماجھ مہلا[1] 3 -- | محلا[1]	----	ਮਾਝ ਮਹਲਾ ੩ ॥
ستِگُرُ سیوِۓ وڈی وڈِیائی --	----	ਸਤਿਗੁਰੁ ਸੇਵਿਐ ਵਡੀ ਵਡਿਆਈ ॥
ہرِ جی اچِنّتُ وسے منِ آئی --	----	ਹਰਿ ਜੀ ਅਚਿੰਤੁ ਵਸੈ ਮਨਿ ਆਈ ॥

ہرِ جیءُ سپھلِئو برکھُ ہے انّمرِتُ جِنِ پیِتا تِس تِکھا لہاوݨِیا --1--	----	ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥
ہءُ واری جیءُ واری سچ سنّگتِ میلِ مِلاوݨِیا --	----	ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥
ہرِ ستسنّگتِ آپے میلے گُر سبدی ہرِ گُݨ گاوݨِیا --1-- رہاءُ --	----	ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥
ستِگُر سیوی سبدِ سُہائِیا --	Page# [115]	ਸਤਿਗੁਰੁ ਸੇਵੀ ਸਬਦਿ ਸੁਹਾਇਆ ॥
جِنِ ہرِ کا نامُ منّنِ وسائِیا --	----	ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
ہرِ نِرملُ ہئُمےَ میَلُ گواۓ درِ سچے سوبھا پاوݨِیا --2--	----	ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥
بِنُ گُر نامُ ن پائِیا جاءِ --	----	ਬਿਨੁ ਗੁਰ ਨਾਮੁ ਨ ਪਾਇਆ ਜਾਇ ॥
سِدھ سادھِک رہے بِللاءِ --	----	ਸਿਧ ਸਾਧਿਕ ਰਹੇ ਬਿਲਲਾਇ ॥
بِنُ گُر سیوے سُکھُ ن ہووی پُورےَ بھاگِ گُرُ پاوݨِیا --3--	----	ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥
اِہُ منُ آرسی کوئی گُرمُکھِ ویکھےَ --	----	ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
مورچا ن لاگےَ جا ہئُمےَ سوکھےَ --	----	ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
انہت بانݨی نِرمل سبدُ وجاۓ گُر سبدی سچِ سماوݨِیا --4--	----	ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥
بِنُ ستِگُر کِہُ ن دیکھِیا جاءِ --	----	ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥

گُر کِرپا کرِ آپُ دِتا دِکھاءِ --	ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
آپے آپِ آپِ مِل رہِیا سہجے سہجِ سماوݨیا --5--	ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥
گُرمُکھِ ہووَے سُ اِکسُ سِءُ لِو لاۓ --	ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥
دُوجا بھرمُ گُر سبدِ جلاۓ --	ਦੂਜਾ ਭਰਮੁ ਗੁਰ ਸਬਦਿ ਜਲਾਏ ॥
کائِیا اندرِ ونجُ کرے واپارا نامُ ندھانُ سچُ پاوݨیا --6--	ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥
گُرمُکھِ کرݨی ہرِ کِیرتِ سارُ --	ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥
گُرمُکھِ پاۓ موکھ دُیارُ --	ਗੁਰਮੁਖਿ ਪਾਏ ਮੋਖ ਦੁਆਰੁ ॥
اندِنُ رنگِ رتا گُݨ گاوَے اندرِ مہلِ[1] بُلاوݨیا --7-- | محلِ[1]-	ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥
ستِگُرُ داتا ملےَ مِلائِیا --	ਸਤਿਗੁਰੁ ਦਾਤਾ ਮਿਲੈ ਮਿਲਾਇਆ ॥
پُورےَ بھاگِ منِ سبدُ وسائِیا --	ਪੂਰੈ ਭਾਗਿ ਮਨਿ ਸਬਦੁ ਵਸਾਇਆ ॥
نانک نامُ ملےَ وڈِیائی ہرِ سچے کے گُݨ گاوݨیا --10--9--8--	ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
ماجھ مہلا[1] 3 -- | محلا[1]-	ਮਾਝ ਮਹਲਾ ੩ ॥
آپُ ونّجاۓ تا سبھ کُچھ پاۓ --	ਆਪੁ ਵੰਞਾਏ ਤਾ ਸਭ ਕਿਛੁ ਪਾਏ ॥
گُر سبدی سچی لِو لاۓ --	ਗੁਰ ਸਬਦੀ ਸਚੀ ਲਿਵ ਲਾਏ ॥

سچُ وݨجٖہِ سچُ سنگھرہِ سچُ واپارُ کراوݨیا --1--	----	ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥
ہءُ واری جیءُ واری ہرِ گُݨ اندِنُ گاوݨیا --	----	ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥
ہءُ تیرا تُوںّ ٹھاکُرُ میرا سبدِ وڈِیائی دیوݨیا --1-- رہاءُ --	----	ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥
ویلا وکھت سبھِ سُہائِیا --	----	ਵੇਲਾ ਵਖਤ ਸਭਿ ਸੁਹਾਇਆ ॥
جِتُ سچا میرے منِ بھائِیا --	----	ਜਿਤੁ ਸਚਾ ਮੇਰੇ ਮਨਿ ਭਾਇਆ ॥
سچے سیوِئَے سچُ وڈِیائی گُر کِرپا تے سچُ پاوݨیا --2--	----	ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥
بھاءُ بھوجنُ ستِگُرِ تُٹھے پائے --	----	ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥
ان رسُ چُوکے ہرِ رسُ منّنِ وسائے --	----	ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥
سچُ سنّتوکھُ سہج سُکھُ باݨی پُورے گُر تے پاوݨیا --3--	----	ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥
ستِگُرُ ن سیوہِ مُورکھ انّدھ گوارا --	----	ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥
پھِرِ اوءِ کِتھہُ پائِنِ موکھ دُیارا --	----	ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥
مرِ مرِ جنّمہِ پھِرِ پھِرِ آوہِ جم درِ چوٹا کھاوݨیا --4--	----	ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥
سبدے سادُ جاݨہِ تا آپُ پچھاݨہِ --	----	ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥

نِرمل بانْی سبدِ وکھانْہِ --	----	ਨਿਰਮਲ ਬਾਣੀ ਸਬਦਿ ਵਖਾਣਹਿ ॥
سچے سیوِ سدا سُکھُ پائِن ن ءُ نِدھِ نامُ مَنِّ وساوݨیا --5--	----	ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥
سو تھانُ سُہائیا جو ہرِ منِ بھائِیا --	----	ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥
ستسنگتِ بہِ ہرِ گُنْ گائیا --	----	ਸਤਸੰਗਤਿ ਬਹਿ ਹਰਿ ਗੁਣ ਗਾਇਆ ॥
اندِنُ ہرِ سالاہہِ[1] ساچا نِرمل نادُ وجاوݨیا --6-- | [1]سالاحہِ	----	ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥
منمُکھ کھوٹی راسِ کھوٹا پاسارا --	Page# [116]	ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥
کُوڑُ کماونِ دُکھُ لاگےَ بھارا --	----	ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥
بھرمے بھُولے پھرنِ دِن راتی مرِ جنمہِ جنمُ گواوݨیا --7--	----	ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥
سچا ساہِبُ[1] مےَ اتِ پیارا -- | [1]صاحِبُ	----	ਸਚਾ ਸਾਹਿਬੁ ਮੈ ਅਤਿ ਪਿਆਰਾ ॥
پُورے گُر کےَ سبدِ ادھارا --	----	ਪੂਰੇ ਗੁਰ ਕੈ ਸਬਦਿ ਅਧਾਰਾ ॥
نانک نامِ ملےَ وڈِیائی دُکھُ سُکھُ سم کرِ جانݨیا --11--10--8--	----	ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥
ماجھ مہلا[1] 3 -- | [1]محلا	----	ਮਾਝ ਮਹਲਾ ੩ ॥
تیرِییا کھانْی تیرِییا بانْی --	----	ਤੇਰੀਆ ਖਾਣੀ ਤੇਰੀਆ ਬਾਣੀ ॥
بِنُ ناوے سبھ بھرمِ بھُلانْی --	----	ਬਿਨੁ ਨਾਵੈ ਸਭ ਭਰਮਿ ਭੁਲਾਣੀ ॥

گُر سیوا تے ہرِ نامُ پائِیا بِنُ ستِگُر کوءِ ن پاوِنْیا --1--	----	ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥
ہءُ واری جیءُ واری ہرِ سیتی چِتُ لاوِنْیا --	----	ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
ہرِ سچا گُر بھگتی پائیئَ سہجے منّنِ وساوِنْیا --1-- رہاءُ --	----	ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥
ستِگُرُ سیوے تا سبھ کِچھُ پاۓ --	----	ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥
جیہی منسا کرِ لاگےَ تیہا پھلُ پاۓ --	----	ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
ستِگُرُ داتا سبھنا وتھُو کا پُورےَ بھاگِ مِلاوِنْیا --2--	----	ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥
اِہُ منُ مَیلا اِکُ ن دھِیاۓ --	----	ਇਹੁ ਮਨੁ ਮੈਲਾ ਇਕੁ ਨ ਧਿਆਏ ॥
انّترِ مَیلُ لاگی بہُ دُوجےَ بھاۓ --	----	ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
تٹِ تیرتھِ دِسنّترِ بھوےَ اہنّکاری ہورُ ودھیرےَ ہئُمےَ ملُ لاوِنْیا --3--	----	ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥
ستِگُرُ سیوے تا ملُ جاۓ --	----	ਸਤਿਗੁਰੁ ਸੇਵੇ ਤਾ ਮਲੁ ਜਾਏ ॥
جِیوتُ مرےَ ہرِ سِءُ چِتُ لاۓ --	----	ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
ہرِ نِرملُ سچُ مَیلُ ن لاگےَ سچِ لاگےَ مَیلُ گواوِنْیا --4--	----	ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥
باجھُ گُروُ ہےَ انّدھ گُبارا[1] -- | [1]غُبارا-	----	ਬਾਝੁ ਗੁਰੂ ਹੈ ਅੰਧ ਗੁਬਾਰਾ ॥

اگیانی انّدھا انّدھُ انّدھارا --	----	ਅਗਿਆਨੀ ਅੰਧਾ ਅੰਧੁ ਅੰਧਾਰਾ ॥
بِسٹا کے کِیڑے بِسٹا کماوہِ پھِرِ بِسٹا ماہِ پچاوِنْیا --5--	----	ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥
مُکتے سیوے مُکتا ہووےَ --	----	ਮੁਕਤੇ ਸੇਵੇ ਮੁਕਤਾ ਹੋਵੈ ॥
ہئُمےَ ممتا سبدے کھووےَ --	----	ਹਉਮੈ ਮਮਤਾ ਸਬਦੇ ਖੋਵੈ ॥
اندِنُ ہرِ جیءُ سچا سیوی پُورےَ بھاگِ گُرُ پاوِنْیا --6--	----	ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥
آپے بکھسے[1] میلِ مِلاۓ -- | [1]بخشے-	----	ਆਪੇ ਬਖਸੇ ਮੇਲਿ ਮਿਲਾਏ ॥
پُورے گُر تے نامُ نِدھِ پاۓ --	----	ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥
سچےَ نامِ سدا منُ سچا سچُ سیوے دُکھُ گواوِنْیا --7--	----	ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥
سدا ہجُورِ[1] دُورِ ن جانْہُ -- | [1]حضُورِ-	----	ਸਦਾ ਹਜੂਰਿ ਦੂਰਿ ਨ ਜਾਣਹੁ ॥
گُر سبدی ہرِ انّترِ پچھانْہُ --	----	ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥
نانکؔ نامِ ملےَ وڈِیائی پُورے گُر تے پاوِنْیا --8--11--12--	----	ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
اَیتھےَ ساچے سُ آگےَ ساچے --	----	ਐਥੈ ਸਾਚੇ ਸੁ ਆਗੈ ਸਾਚੇ ॥
منُ سچا سچےَ سبدِ راچے --	----	ਮਨੁ ਸਚਾ ਸਚੈ ਸਬਦਿ ਰਾਚੇ ॥

سچا سیوہِ سچُ کماوہِ سچو سچُ کماوِڻیا ــ1ــ	----	ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥
ہءُ واری جیءُ واری سچا نامُ منّنِ وساوِڻیا ــ	----	ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
سچے سیوہِ سچِ سماوہِ سچے کے گُڻ گاوِڻیا ــ1ــ رہاءُ ــ	----	ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥
پنّڈِت پڑہِ سادُ ن پاوہِ ــ	----	ਪੰਡਿਤ ਪੜਹਿ ਸਾਦੁ ਨ ਪਾਵਹਿ ॥
دُوجے بھاءِ مائِیا منُ بھرماوہِ ــ	----	ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
مائِیا موہِ سبھ سُدھِ گوائی کرِ اوگڻ پچھوتاوِڻیا ــ2ــ	----	ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥
ستِگُرُ ملے تا تتُ پاءے ــ	----	ਸਤਿਗੁਰੁ ਮਿਲੈ ਤਾ ਤਤੁ ਪਾਏ ॥
ہرِ کا نامُ منّنِ وساءے ــ	----	ਹਰਿ ਕਾ ਨਾਮੁ ਮੰਨਿ ਵਸਾਏ ॥
سبدِ مرے منُ مارے اپنا مُکتی کا درُ پاوِڻیا ــ3ــ	Page# [117]	ਸਬਦਿ ਮਰੈ ਮਨੁ ਮਾਰੈ ਅਪਨਾ ਮੁਕਤੀ ਕਾ ਦਰੁ ਪਾਵਣਿਆ ॥੩॥
کِلوِکھ کاٹے کرّودھُ نِوارے ــ	----	ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
گُر کا سبدُ رکھے اُر دھارے ــ	----	ਗੁਰ ਕਾ ਸਬਦੁ ਰਖੈ ਉਰ ਧਾਰੇ ॥
سچِ رتے سدا بیَراگی ہئُمے مارِ مِلاوِڻیا ــ4ــ	----	ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
انّترِ رتنُ ملے مِلائِیا ــ	----	ਅੰਤਰਿ ਰਤਨੁ ਮਿਲੈ ਮਿਲਾਇਆ ॥

ترِبدھِ منسا ترِبدھِ مائِیا --	----	ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
پڑِ پڑِ پنّڈِت مونی تھکے چئُتھے پد کی سار ن پاوݨِیا --5--	----	ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
آپے رنّگے رنّگُ چڑاۓ --	----	ਆਪੇ ਰੰਗੇ ਰੰਗੁ ਚੜਾਏ ॥
سے جن راتے گُر سبدِ رنّگاۓ --	----	ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
ہرِ رنّگُ چڑِیا اتِ اپارا ہرِ رسِ رسِ گُݨ گاوݨِیا --6--	----	ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
گُرمُکھِ رِدھِ سِدھِ سچُ سنّجمُ سوئی --	----	ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
گُرمُکھِ گِیانُ نامِ مُکتِ ہوئی --	----	ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
گُرمُکھِ کار سچُ کماوہِ سچے سچِ سماوݨِیا --7--	----	ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
گُرمُکھِ تھاپے تھاپِ اُتھاپے --	----	ਗੁਰਮੁਖਿ ਥਾਪੇ ਥਾਪਿ ਉਥਾਪੇ ॥
گُرمُکھِ جاتِ[1] پتِ سبھُ آپے -- | [1]زاتِ	----	ਗੁਰਮੁਖਿ ਜਾਤਿ ਪਤਿ ਸਭੁ ਆਪੇ ॥
نانک گُرمُکھِ نامُ دھِیاۓ نامے نامِ سماوݨِیا --8--12--13--	----	ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
ماجھ مہلا[1] 3 -- | [1]محلا	----	ਮਾਝ ਮਹਲਾ ੩ ॥
اُتپتِ پرلءُ سبدے ہووَے --	----	ਉਤਪਤਿ ਪਰਲਉ ਸਬਦੇ ਹੋਵੈ ॥
سبدے ہی پھِرِ اوپتِ ہووَے --	----	ਸਬਦੇ ਹੀ ਫਿਰਿ ਓਪਤਿ ਹੋਵੈ ॥

گُرمُکھِ ورتے سبھُ آپے سچا گُرمُکھِ اُپاءِ سماوِنیا --1--	----	ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
ہؤ واری جیءُ واری گُرُ پُورا مَنِ وساوِنیا --	----	ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
گُر تے ساتِ بھگتِ کرے دِنُ راتی گُنْ کہِ گُنی سماوِنیا --1-- رہاءُ --	----	ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
گُرمُکھِ دھرتی گُرمُکھِ پانی --	----	ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥
گُرمُکھِ پونْ بَیسنتر کھیلَے وِڈانی --	----	ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
سو نِگرا جو مر مر جنمَے نِگرے آونْ جاوِنیا --2--	----	ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
تِن کرتےَ اِکُ کھیلُ رچائِیا --	----	ਤਿਨਿ ਕਰਤੈ ਇਕੁ ਖੇਲੁ ਰਚਾਇਆ ॥
کائِیا سرِیرے وِچ سبھُ کُچھ پائِیا --	----	ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
سبدِ بھیدِ کوئی مہلُ[1] پائے مہلے[2] مہلِ[3] بُلاوِنیا --3-- | [1]محلُ- [2]محلے- [3]محلِ-	----	ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
سچا ساہُ سچے ونْجارے --	----	ਸਚਾ ਸਾਹੁ ਸਚੇ ਵਣਜਾਰੇ ॥
سچُ ونْجَہِ گُر ہیتِ اپارے --	----	ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥

سچُ وِہاجھہِ سچُ کماوہِ سچو سچُ کماوݨِیا --4--	----	ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
بِنُ راسی کو وتھُ کِءُ پاۓ --	----	ਬਿਨੁ ਰਾਸੀ ਕੋ ਵਥੁ ਕਿਉ ਪਾਏ ॥
منمُکھ بھُولے لوک سباۓ --	----	ਮਨਮੁਖ ਭੂਲੇ ਲੋਕ ਸਬਾਏ ॥
بِنُ راسی سبھ کھالی[1] چلے کھالی[2] جاءِ دُکھُ پاوݨِیا --5-- | [1]خالی- [2]خالی-	----	ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
اِکِ سچُ وݨنّجہِ گُر سبدِپیارے --	----	ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
آپِ ترہِ سگلے کُل تارے --	----	ਆਪਿ ਤਰਹਿ ਸਗਲੇ ਕੁਲ ਤਾਰੇ ॥
آۓ سے پرواݨُ ہوۓ مِلِ پرِّیتم سُکھُ پاوݨِیا --6--	----	ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
انّترِ وستُ مُوڑا باہرُ بھالے --	----	ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
منمُکھ انّدھے پھِرہِ بیتالے --	----	ਮਨਮੁਖ ਅੰਧੇ ਫਿਰਹਿ ਬੇਤਾਲੇ ॥
جتھےَ وتھُ ہووےَ تِتھہُ کوءِ ن پاوےَ منمُکھ بھرمِ بھُلاوݨِیا --7--	----	ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
آپے دیوےَ سبدِ بُلاۓ --	----	ਆਪੇ ਦੇਵੈ ਸਬਦਿ ਬੁਲਾਏ ॥
مہلی[1] مہلِ[2] سہج سُکھُ پاۓ -- | [1]محلی- [2]محلِ-	----	ਮਹਲੀ ਮਹਲਿ ਸਹਜ ਸੁਖੁ ਪਾਏ ॥

نانکؔ نامِ ملےَ وڈِیائی آپے سُنِ سُنِ دھِیاوِنٹیا --8--13--14--	----	ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
ماجھ مہلا[1] 3 -- | محلا[1]-	----	ਮਾਝ ਮਹਲਾ ੩ ॥
ستِگُر ساچی سِکھ سُنٹائی --	----	ਸਤਿਗੁਰ ਸਾਚੀ ਸਿਖ ਸੁਣਾਈ ॥
ہرِ چیتہُ انّتِ ہوءِ سکھائی --	Page# [118]	ਹਰਿ ਚੇਤਹੁ ਅੰਤਿ ਹੋਇ ਸਖਾਈ ॥
ہرِ الگمُ اگوچرُ اناتھُ اجونی ستِگُر کےَ بھاءِ پاوِنٹیا --1--	----	ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ہءُ واری جیءُ واری آپُ نِوارِنٹیا --	----	ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
آپُ گوائے تا ہرِ پائے ہرِ سِءُ سہجِ سماوِنٹیا --1-- رہاءُ --	----	ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
پُورب لِکھیا سُ کرمُ کمائِیا --	----	ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
ستِگُرُ سیوِ سدا سُکھُ پائِیا --	----	ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
بِنُ بھاگا گُرُ پائیئَ ناہی سبدےَ میلِ مِلاوِنٹیا --2--	----	ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
گُرمُکھِ الپتُ رہےَ سنّسارے --	----	ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
گُر کےَ تکیئَ نامِ ادھارے --	----	ਗੁਰ ਕੈ ਤਕੀਐ ਨਾਮਿ ਅਧਾਰੇ ॥

گُرمُکھِ جوُرُ[1] کرے کِیا تِس نوُ آپے کھپِ دُکھُ پاوݨیا --3-- | [1]زوُرُ-	----	ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
منمُکھِ انّدھے سُدھِ ن کائی --	----	ਮਨਮੁਖਿ ਅੰਧੇ ਸੁਧਿ ਨ ਕਾਈ ॥
آتم گھاتی ہےَ جگت کسائی[1] -- | [1]قصائِی-	----	ਆਤਮ ਘਾਤੀ ਹੈ ਜਗਤ ਕਸਾਈ ॥
نِنّدا کرِ کرِ بہُ بھارُ اُٹھاوےَ بِنُ مجوُری[1] بھارُ پہُچاوݨیا --4-- | [1]مزُوری-	----	ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
اِہُ جگُ واڑی میرا پّربھُ مالی --	----	ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
سدا سمالے کوُ ناہی کھالی[1] -- | [1]خالی-	----	ਸਦਾ ਸਮਾਲੇ ਕੋ ਨਾਹੀ ਖਾਲੀ ॥
جیہی واسنا پاۓ تیہی ورتےَ واسُو واسُ جݨاوݨیا --5--	----	ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
منمُکھُ روُگی ہےَ سنّسارا --	----	ਮਨਮੁਖੁ ਰੋਗੀ ਹੈ ਸੰਸਾਰਾ ॥
سُکھداتا وِسرِیا اگم اپارا --	----	ਸੁਖਦਾਤਾ ਵਿਸਰਿਆ ਅਗਮ ਅਪਾਰਾ ॥
دُکھیۓ نِتِ پھِرہِ بِللادے بِنُ گُر سانْتِ ن پاوݨیا --6--	----	ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
جِنِ کیتے سوُئی بِدھِ جاݨےَ --	----	ਜਿਨਿ ਕੀਤੇ ਸੋਈ ਬਿਧਿ ਜਾਣੈ ॥
آپِ کرے تا ہُکمِ[1] پچھاݨےَ -- | [1]حُکمِ-	----	ਆਪਿ ਕਰੇ ਤਾ ਹੁਕਮਿ ਪਛਾਣੈ ॥
جیہا انّدرِ پاۓ تیہا ورتےَ آپے باہرِ پاوݨیا --7--	----	ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
تِسُ باجھہُ سچے مےَ ہوُرُ ن کوُئی --	----	ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥

جِسُ لاءِ لۓ سو نِرمَلُ ہوئی ــ ــ	----	ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
نانکؑ نامُ وسۓَ گھٹ انّترِ جِسُ دیوۓَ سو پاوݨِیا	----	ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
ــ ــ8ــ ــ14ــ ــ15ــ ــ		
ماجھ مہلا[1] 3 ــ ــ | [1]محلا۔	----	ਮਾਝ ਮਹਲਾ ੩ ॥
انّمرِت نامُ منّنِ وساۓ ــ ــ	----	ਅੰਮ੍ਰਿਤ ਨਾਮੁ ਮੰਨਿ ਵਸਾਏ ॥
ہئُمۓَ میرا سبھُ دُکھُ گواۓ ــ ــ	----	ਹਉਮੈ ਮੇਰਾ ਸਭੁ ਦੁਖੁ ਗਵਾਏ ॥
انّمرِت باݨی سدا سلاہے انّمرِت انّمرِتُ پاوݨِیا ــ ــ1ــ ــ	----	ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤੁ ਪਾਵਣਿਆ ॥੧॥
ہءُ واری جیءُ واری انّمرِت باݨی منّنِ وساوݨِیا ــ ــ	----	ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
انّمرِت باݨی منّنِ وساۓ انّمرِتُ نامُ دھِیاوݨِیا ــ ــ1ــ ــ رہاءُ ــ ــ	----	ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
انّمرِتُ بولۓَ سدا مُکھِ وَیݨی ــ ــ	----	ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥
انّمرِتُ ویکھۓَ پرکھۓَ سدا نَیݨی ــ ــ	----	ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
انّمرِت کتھا کہۓَ سدا دِنُ راتی اورا آکھِ سُناوݨِیا ــ ــ2ــ ــ	----	ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
انّمرِت رنّگِ رتا لِو لاۓ ــ ــ	----	ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
انّمرِتُ گُر پرسادی پاۓ ــ ــ	----	ਅੰਮ੍ਰਿਤੁ ਗੁਰ ਪਰਸਾਦੀ ਪਾਏ ॥

	انمّرِتُ رسنا بولےَ دِنُ راتی مِنِ تنِ انمّرِتُ پِیاوِڑیا --3--	----	ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
	سو کِچھُ کرےَ جُ چِتِ ن ہوئی --	----	ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
[1]حُکمُ-	تِس دا ہُکمُ[1] میٹِ ن سکےَ کوئی --	----	ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
[1]حُکمے- [2]حُکمے-	ہُکمے[1] ورتےَ انمّرِت بانٹی ہُکمے[2] انمّرِتُ پِیاوِڑیا --4--	----	ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
[1]عجب-	اجب[1] کنّم کرتے ہرِ کیرے --	----	ਅਜਬ ਕੰਮ ਕਰਤੇ ਹਰਿ ਕੇਰੇ ॥
	اِہُ منُ بھُولا جانْدا پھیرے --	----	ਇਹੁ ਮਨੁ ਭੂਲਾ ਜਾਂਦਾ ਫੇਰੇ ॥
	انمّرِت بانٹی سِءُ چِتُ لاۓ انمّرِت سبدِ وجاوِڑیا --5--	----	ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
	کھوٹے کھرے تُدھُ آپِ اُپاۓ --	Page# [119]	ਖੋਟੇ ਖਰੇ ਤੁਧੁ ਆਪਿ ਉਪਾਏ ॥
	تُدھُ آپے پرکھےَ لوک سباۓ --	----	ਤੁਧੁ ਆਪੇ ਪਰਖੈ ਲੋਕ ਸਬਾਏ ॥
[1]خزانےَ-	کھرے پرکھِ کھجانےَ[1] پائِہِ کھوٹے بھرمِ بھُلاوِڑیا --6--	----	ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥
[1]سالاحی-	کِءُ کرِ ویکھا کِءُ سالاہی[1] --	----	ਕਿਉ ਕਰਿ ਵੇਖਾ ਕਿਉ ਸਾਲਾਹੀ ॥
[1]سلاحی-	گُر پرسادی سبدِ سلاہی[1] --	----	ਗੁਰ ਪਰਸਾਦੀ ਸਬਦਿ ਸਲਾਹੀ ॥
	تیرے بھانٹے وِچِ انمّرِتُ وسےَ تۄنّ بھانٹےَ انمّرِتُ پِیاوِڑیا --7--	----	ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥
	انمّرِت سبدُ انمّرِت ہرِ بانٹی --	----	ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥

ستِگُرِ سیوِۓ رِدے سمائْی --	----	ਸਤਿਗੁਰਿ ਸੇਵਿਐ ਰਿਦੈ ਸਮਾਣੀ ॥
نانکؔ انّمرِت نامُ سدا سُکھداتا پی انّمرِتُ سبھ بھُکھ لہِ جاوݨیا --8--15--16--	----	ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
انّمرِتُ ورسے سہجِ سُبھاۓ --	----	ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥
گُرمُکھِ وِرلا کوئی جنُ پاۓ --	----	ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥
انّمرِتُ پی سدا ترِپتاسے کرِ کِرپا ترِسنا بجھاوݨیا --1--	----	ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥
ہءُ واری جیءُ واری گُرمُکھِ انّمرِتُ پیاوݨیا --	----	ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥
رسنا رسُ چاکھِ سدا رہے رنّگِ راتی سہجے ہرِ گُݨ گاوݨیا --1-- رہاءُ --	----	ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥
گُر پرسادی سہجُ کو پاۓ --	----	ਗੁਰ ਪਰਸਾਦੀ ਸਹਜੁ ਕੋ ਪਾਏ ॥
دُبِدھا مارے اِکسُ سِءُ لِو لاۓ --	----	ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥
ندرِ کرے تا ہرِ گُݨ گاوے ندری سچِ سماوݨیا --2--	----	ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥
سبھنا اُپرِ ندرِ پرّبھ تیری --	----	ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥
کسے تھوڑی کسے ہے گھݨیری --	----	ਕਿਸੈ ਥੋੜੀ ਕਿਸੈ ਹੈ ਘਣੇਰੀ ॥

تُجھ تے باہرِ کچھُ ن ہووے گُرمُکھِ سوجھی پاوِنیا --3--	----	ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥
گُرمُکھِ تتُ ہےَ بیچارا --	----	ਗੁਰਮੁਖਿ ਤਤੁ ਹੈ ਬੀਚਾਰਾ ॥
انمّرت بھرے تیرے بھنڈّارا --	----	ਅੰਮ੍ਰਿਤ ਭਰੇ ਤੇਰੇ ਭੰਡਾਰਾ ॥
بِنُ ستگُر سیوے کوئی ن پاوے گُر کِرپا تے پاوِنیا --4--	----	ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥
ستگُرُ سیوے سو جنُ سوہے --	----	ਸਤਿਗੁਰੁ ਸੇਵੈ ਸੋ ਜਨੁ ਸੋਹੈ ॥
انمّرت نامِ انترُ منُ موہے --	----	ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥
انمّرتِ منُ تنُ بانٹی رتا انمّرتُ سہجِ سُناوِنیا --5--	----	ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥
منمُکھُ بھُولا دُوجے بھاءِ کھُیائے --	----	ਮਨਮੁਖੁ ਭੁਲਾ ਦੂਜੈ ਭਾਇ ਖੁਆਏ ॥
نامُ ن لیوے مرے بِکھُ کھائے --	----	ਨਾਮੁ ਨ ਲੇਵੈ ਮਰੈ ਬਿਖੁ ਖਾਏ ॥
اندِنُ سدا وِسٹا مہِ واسا بِنُ سیوا جنمُ گواوِنیا --6--	----	ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥
انمّرتُ پیوے جِس نو آپ پییائے --	----	ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥
گُر پرسادی سہجِ لِو لائے --	----	ਗੁਰ ਪਰਸਾਦੀ ਸਹਜਿ ਲਿਵ ਲਾਏ ॥
پُورن پُورِ رہِیا سبھ آپے گُرمتِ ندری آوِنیا --7--	----	ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥
آپے آپِ نِرنّجنُ سوئی --	----	ਆਪੇ ਆਪਿ ਨਿਰੰਜਨੁ ਸੋਈ ॥

جِنِ سِرجی تِنِ آپے گوئی ۔۔	----	ਜਿਨਿ ਸਿਰਜੀ ਤਿਨਿ ਆਪੇ ਗੋਈ ॥
نانکؔ نامُ سمالِ سدا تُوںّ سہجے سچِ سماوِنّیا ۔۔8۔۔16۔۔17۔۔	----	ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥
ماجھ مہلا[1] 3 ۔۔ | [1]محلا۔	----	ਮਾਝ ਮਹਲਾ ੩ ॥
سے سچِ لاگے جو تُدھُ بھائے ۔۔	----	ਸੇ ਸਚਿ ਲਾਗੇ ਜੋ ਤੁਧੁ ਭਾਏ ॥
سدا سچُ سیوہِ سہج سُبھائے ۔۔	----	ਸਦਾ ਸਚੁ ਸੇਵਹਿ ਸਹਜ ਸੁਭਾਏ ॥
سچےَ سبدِ سچا سلاہی[1] سچےَ میلِ مِلاوِنّیا ۔۔1۔۔ | [1]سلاحی۔	----	ਸਚੈ ਸਬਦਿ ਸਚਾ ਸਲਾਹੀ ਸਚੈ ਮੇਲਿ ਮਿਲਾਵਣਿਆ ॥੧॥
ہءُ واری جیءُ واری سچُ سالاہِنّیا[1] ۔۔ | [1]سالاحِنّیا۔	----	ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥
سچُ دھِیائِنِ سے سچِ راتے سچے سچِ سماوِنّیا ۔۔1۔۔ رہاءُ ۔۔	----	ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥
جہ دیکھا سچُ سبھنی تھائی ۔۔	----	ਜਹ ਦੇਖਾ ਸਚੁ ਸਭਨੀ ਥਾਈ ॥
گُر پرسادی منّنِ وسائی ۔۔	----	ਗੁਰ ਪਰਸਾਦੀ ਮੰਨਿ ਵਸਾਈ ॥
تنُ سچا رسنا سچِ راتی سچُ سُنِّ آکھِ وکھانِنّیا ۔۔2۔۔	----	ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥
منسا مارِ سچِ سمانّی ۔۔	Page# [120]	ਮਨਸਾ ਮਾਰਿ ਸਚਿ ਸਮਾਣੀ ॥
اِنِ منِ ڈِیٹھی سبھ آونّ جانّی ۔۔	----	ਇਨਿ ਮਨਿ ਡੀਠੀ ਸਭ ਆਵਣ ਜਾਣੀ ॥

ستِگُرُ سیوے سدا منُ نِہچلُ نِج گھرِ واسا پاوݨیا ۔۔3۔۔	----	ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥
گُر کے سبدِ رِدے دِکھائِیا ۔۔	----	ਗੁਰ ਕੈ ਸਬਦਿ ਰਿਦੈ ਦਿਖਾਇਆ ॥
مائِیا موہُ سبدِ جلائِیا ۔۔	----	ਮਾਇਆ ਮੋਹੁ ਸਬਦਿ ਜਲਾਇਆ ॥
سچو سچا ویکھِ سالاہی[1] گُر سبدی سچُ پاوݨیا ۔۔4۔۔ | [1]سالاحی۔	----	ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥੪॥
جو سچِ راتے تِن سچی لِو لاگی ۔۔	----	ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥
ہرِ نامُ سمالہِ سے وڈبھاگی ۔۔	----	ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥
سچےَ سبدِ آپ مِلاۓ ستسنّگتِ سچُ گُݨ گاوݨیا ۔۔5۔۔	----	ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥
لیکھا پڑِیۓَ جے لیکھے وِچ ہووےَ ۔۔	----	ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥
اوہُ اگمُ اگوچرُ سبدِ سُدھِ ہووےَ ۔۔	----	ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥
اندِنُ سچ سبدِ سالاہی[1] ہور کوءِ ن کِیمتِ[2] پاوݨیا ۔۔6۔۔ | [1]سالاحی۔ [2]قیمتِ۔	----	ਅਨਦਿਨੁ ਸਚ ਸਬਦਿ ਸਾਲਾਹੀ ਹੋਰ ਕੋਇ ਨ ਕੀਮਤਿ ਪਾਵਣਿਆ ॥੬॥
پڑِ پڑِ تھاکے سانْتِ ن آئی ۔۔	----	ਪੜਿ ਪੜਿ ਥਾਕੇ ਸਾਂਤਿ ਨ ਆਈ ॥
ترِسنا جالے سُدھِ ن کائی ۔۔	----	ਤ੍ਰਿਸਨਾ ਜਾਲੇ ਸੁਧਿ ਨ ਕਾਈ ॥
بِکھُ بِہاجھِ بِکھُ موہ پِیاسے کُوڑُ بولِ بِکھُ کھاوݨیا ۔۔7۔۔	----	ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥
گُر پرسادی ایکو جاݨا ۔۔	----	ਗੁਰ ਪਰਸਾਦੀ ਏਕੋ ਜਾਣਾ ॥

دُوجا مارِ منُ سچِ سماݨا ـ ـ	----	ਦੂਜਾ ਮਾਰਿ ਮਨੁ ਸਚਿ ਸਮਾਣਾ ॥
نانکؑ ایکو نامُ ورتےَ من انّترِ گُر پرسادی پاوِݨیا ـ ـ8ـ ـ17ـ ـ18ـ ـ	----	ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥
ماجھ مہلا[1] 3 ـ ـ | [1]محلا-	----	ਮਾਝ ਮਹਲਾ ੩ ॥
ورن رُوپ ورتہِ سبھ تیرے ـ ـ	----	ਵਰਨ ਰੂਪ ਵਰਤਹਿ ਸਭ ਤੇਰੇ ॥
مرِ مرِ جنّمہِ پھیر پوہِ گھݨیرے ـ ـ	----	ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥
تُوںّ ایکو نہچلُ اگم اپارا گُرمتی بُوجھ بُجھاوِݨیا ـ ـ1ـ ـ	----	ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥
ہءُ واری جیءُ واری رام نامُ منّنِ وساوِݨیا ـ ـ	----	ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥
تِسُ رُوپُ ن ریکھِیا ورنُ ن کوئی گُرمتی آپِ بُجھاوِݨیا ـ ـ1ـ ـ رہاءُ ـ ـ	----	ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥
سبھ ایکا جوتِ جاݨےَ جے کوئی ـ ـ	----	ਸਭ ਏਕਾ ਜੋਤਿ ਜਾਣੈ ਜੇ ਕੋਈ ॥
ستِگُرُ سیوِۓَ پرگٹُ ہوئی ـ ـ	----	ਸਤਿਗੁਰੁ ਸੇਵਿਐ ਪਰਗਟੁ ਹੋਈ ॥
گُپتُ پرگٹُ ورتےَ سبھ تھائی جوتی جوتِ مِلاوِݨیا ـ ـ2ـ ـ	----	ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥
تِسنا اگنِ جلےَ سنّسارا ـ ـ	----	ਤਿਸਨਾ ਅਗਨਿ ਜਲੈ ਸੰਸਾਰਾ ॥
لوبھُ ابھِمانُ بہُتُ اہنّکارا ـ ـ	----	ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥

مرِ مرِ جنمےَ پتِ گواۓ اپݨی بِرتھا جنمُ گواوݨیا --3--	----	ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥
گُر کا سبدُ کوِ وِرلا بُوجھےَ --	----	ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥
آپُ مارے تا ترِّبھوݨُ سُوجھےَ --	----	ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥
پھرِ اوہُ مرےَ ن مرݨا ہووےَ سہجے سچِ سماوݨیا --4--	----	ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥
مائِیا مہِ پھرِ چِتُ ن لاۓ --	----	ਮਾਇਆ ਮਹਿ ਫਿਰਿ ਚਿਤੁ ਨ ਲਾਏ ॥
گُر کےَ سبدِ سد رہےَ سماۓ --	----	ਗੁਰ ਕੈ ਸਬਦਿ ਸਦ ਰਹੈ ਸਮਾਏ ॥
سچُ سلاہے سبھ گھٹ انتّرِ سچو سچُ سُہاوݨیا --5--	----	ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥
سچُ سالاہی[1] سدا ہجُورے[2] -- | [1]سالاحی- [2]حضُورے-	----	ਸਚੁ ਸਾਲਾਹੀ ਸਦਾ ਹਜੂਰੇ ॥
گُر کےَ سبدِ رہِیا بھرپُورے --	----	ਗੁਰ ਕੈ ਸਬਦਿ ਰਹਿਆ ਭਰਪੂਰੇ ॥
گُر پرسادی سچُ ندری آوےَ سچے ہی سُکھُ پاوݨیا --6--	----	ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥
سچُ من انّدرِ رہِیا سماءِ --	----	ਸਚੁ ਮਨ ਅੰਦਰਿ ਰਹਿਆ ਸਮਾਇ ॥
سدا سچُ نہچلُ آوےَ ن جاءِ --	----	ਸਦਾ ਸਚੁ ਨਿਹਚਲੁ ਆਵੈ ਨ ਜਾਇ ॥
سچے لاگےَ سوُ منُ نِرملُ گُرمتی سچِ سماوݨیا --7--	----	ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥
سچُ سالاہی[1] اورُ ن کوئی -- | [1]سالاحی-	----	ਸਚੁ ਸਾਲਾਹੀ ਅਵਰੁ ਨ ਕੋਈ ॥

جِتُ سیوِئے سدا سُکھُ ہوئی --	----	ਜਿਤੁ ਸੇਵਿਐ ਸਦਾ ਸੁਖੁ ਹੋਈ ॥
نانکُ نامِ رتے وِیچاری سچو سچُ کماوݨیا --8--18--19--	Page# [121]	ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
نِرمل سبدُ نِرمل ہے باݨی --	----	ਨਿਰਮਲ ਸਬਦੁ ਨਿਰਮਲ ਹੈ ਬਾਣੀ ॥
نِرمل جوتِ سبھ ماہِ سماݨی --	----	ਨਿਰਮਲ ਜੋਤਿ ਸਭ ਮਾਹਿ ਸਮਾਣੀ ॥
نِرمل باݨی ہرِ سالاہی[1] جپِ ہرِ نِرملُ مَیلُ گواوݨیا --1-- | [1]سالاحی-	----	ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥
ہءُ واری جیءُ واری سُکھداتا مَنِّ وساوݨیا --	----	ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
ہرِ نِرملُ گُر سبدِ سلاہی[1] سبدو سُݨِ تِسا مِٹاوݨیا --1-- رہاءُ -- | [1]سلاحی-	----	ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥
نِرمل نامُ وسیا منِ آئے --	----	ਨਿਰਮਲ ਨਾਮੁ ਵਸਿਆ ਮਨਿ ਆਏ ॥
منُ تنُ نِرملُ مائِیا موہُ گوائے --	----	ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
نِرمل گُݨ گاوے نِت ساچے کے نِرمل نادُ وجاوݨیا --2--	----	ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥
نِرمل انّمرِتُ گُر تے پائِیا --	----	ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥
وِچہُ آپُ مُیا تتھے موہُ ن مائِیا --	----	ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥

ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥	----	نِرمل گِیانُ دھِیانُ اتِ نِرملُ نِرمل باݨی مّنِ وساوݨِیا --3--
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥	----	جو نِرملُ سیوے سُ نِرملُ ہووَے --
ਹਉਮੈ ਮੈਲੁ ਗੁਰ ਸਬਦੇ ਧੋਵੈ ॥	----	ہئُمےَ مَیلُ گُر سبدے دھووَے --
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੇ ਸੋਭਾ ਪਾਵਣਿਆ ॥੪॥	----	نِرمل واجےَ انہد دھُنِ باݨی دِرِ سچے سوبھا پاوݨِیا --4--
ਨਿਰਮਲ ਤੇ ਸਭ ਨਿਰਮਲ ਹੋਵੈ ॥	----	نِرمل تے سبھ نِرمل ہووَے --
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥	----	نِرملُ منُویا ہرِ سبدِ پرووَے --
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥	----	نِرمل نامِ لگے بڈبھاگی نِرملُ نامِ سُہاوݨِیا --5--
ਸੋ ਨਿਰਮਲੁ ਜੋ ਸਬਦੇ ਸੋਹੈ ॥	----	سو نِرملُ جو سبدے سوہےَ --
ਨਿਰਮਲ ਨਾਮਿ ਮਨੁ ਤਨੁ ਮੋਹੈ ॥	----	نِرمل نامِ منُ تنُ موہےَ --
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥	----	سچِ نامِ ملُ کدے ن لاگےَ مُکھُ اُوجلُ سچُ کراوݨِیا --6--
ਮਨੁ ਮੈਲਾ ਹੈ ਦੂਜੈ ਭਾਇ ॥	----	منُ مَیلا ہےَ دُوجےَ بھاءِ --
ਮੈਲਾ ਚਉਕਾ ਮੈਲੈ ਥਾਇ ॥	----	مَیلا چئُکا مَیلےَ تھاءِ --
ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥	----	مَیلا کھاءِ پھِرِ مَیلُ ودھاۓ منمُکھ مَیلُ دُکھُ پاوݨِیا --7--
ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥	----	مَیلے نِرمل سبھِ ہُکمِ[1] سباۓ -- | [1]حُکمِ-

سے نِرمل جو ہرِ ساچے بھائے --	----	ਸੇ ਨਿਰਮਲ ਜੋ ਹਰਿ ਸਾਚੇ ਭਾਏ ॥
نانک نامُ وسے مَن انترِ گُرمُکھِ مَیلُ چُکاوڑیا --8--19--20--	----	ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥
ماجھ مہلا 3 -- | ¹محلا	----	ਮਾਝ ਮਹਲਾ ੩ ॥
گووِنّدُ اُوجلُ اُوجل ہنّسا --	----	ਗੋਵਿੰਦੁ ਊਜਲੁ ਊਜਲ ਹੰਸਾ ॥
مَنُ بانٹی نِرمل میری منسا --	----	ਮਨੁ ਬਾਣੀ ਨਿਰਮਲ ਮੇਰੀ ਮਨਸਾ ॥
مَنِ اُوجل سدا مُکھ سوہہِ اتِ اُوجل نامُ دھِیاوڑیا --1--	----	ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥
ہءُ واری جیءُ واری گوبِنّد گُڑ گاوڑیا --	----	ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥
گوبِدُ گوبِدُ کہے دِن راتی گوبِد گُڑ سبدِ سُناوڑیا --1-- رہاءُ --	----	ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥
گوبِدُ گاوہِ سہجِ سُبھائے --	----	ਗੋਬਿਦੁ ਗਾਵਹਿ ਸਹਜਿ ਸੁਭਾਏ ॥
گُر کےَ بھےَ اُوجل ہئُمےَ مَلُ جائے --	----	ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥
سدا انند رہہِ بھگتِ کرہِ دِنُ راتی سُنِ گوبِد گُڑ گاوڑیا --2--	----	ਸਦਾ ਅਨੰਦ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥
منُویا ناچےَ بھگتِ دِرڑائے --	----	ਮਨੂਆ ਨਾਚੈ ਭਗਤਿ ਦ੍ਰਿੜਾਏ ॥
گُر کےَ سبدِ منےَ مَنُ مِلائے --	----	ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥

سچا تالُ پُورے مائِیا موہُ چُکائے	----	ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ
سبدے نِرتِ کراوِنْیا --3--		ਸਬਦੇ ਨਿਰਤਿ ਕਰਾਵਣਿਆ ॥੩॥
اُوچا کُوکے تنہِ پچھاڑے --	----	ਉਚਾ ਕੂਕੇ ਤਨਹਿ ਪਛਾੜੇ ॥
مائِیا موہِ جوہِیا جمکالے --	----	ਮਾਇਆ ਮੋਹਿ ਜੋਹਿਆ ਜਮਕਾਲੇ ॥
مائِیا موہُ اِسُ منہِ نچائے	Page#	ਮਾਇਆ ਮੋਹੁ ਇਸੁ ਮਨਹਿ ਨਚਾਏ
انّترِ کپٹُ دُکھُ پاوِنْیا --4--	[122]	ਅੰਤਰਿ ਕਪਟੁ ਦੁਖੁ ਪਾਵਣਿਆ ॥੪॥
گُرمُکھِ بھگتِ جا آپِ کرائے --	----	ਗੁਰਮੁਖਿ ਭਗਤਿ ਜਾ ਆਪਿ ਕਰਾਏ ॥
تنُ منُ راتا سہجِ سُبھائے --	----	ਤਨੁ ਮਨੁ ਰਾਤਾ ਸਹਜਿ ਸੁਭਾਏ ॥
باݨی وجےَ سبدِ وجائے	----	ਬਾਣੀ ਵਜੈ ਸਬਦਿ ਵਜਾਏ
گُرمُکھِ بھگتِ تھاءِ پاوِنْیا --5--		ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥
بہُ تال پُورے واجے وجائے --	----	ਬਹੁ ਤਾਲ ਪੂਰੇ ਵਾਜੇ ਵਜਾਏ ॥
نا کو سُݨے ن منّنِ وسائے --	----	ਨਾ ਕੋ ਸੁਣੇ ਨ ਮੰਨਿ ਵਸਾਏ ॥
مائِیا کارݨِ پِڑ بنّدھِ ناچےَ	----	ਮਾਇਆ ਕਾਰਣਿ ਪਿੜ ਬੰਧਿ ਨਾਚੈ
دُوجےَ بھاءِ دُکھُ پاوِنْیا --6--		ਦੂਜੈ ਭਾਇ ਦੁਖੁ ਪਾਵਣਿਆ ॥੬॥
جِسُ انّترِ پرِیتِ لگےَ سو مُکتا --	----	ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥
اِنّدری وسِ سچ سنّجمِ جُگتا --	----	ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥
گُر کےَ سبدِ سدا ہرِ دھِیائے	----	ਗੁਰ ਕੈ ਸਬਦਿ ਸਦਾ ਹਰਿ ਧਿਆਏ
ایہا بھگتِ ہرِ بھاوِنْیا --7--		ਏਹਾ ਭਗਤਿ ਹਰਿ ਭਾਵਣਿਆ ॥੭॥
گُرمُکھِ بھگتِ جُگ چارے ہوئی --	----	ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥

ہورتُ بھگتِ ن پاۓ کوئی --	----	ਹੋਰਤੁ ਭਗਤਿ ਨ ਪਾਏ ਕੋਈ ॥
نانکؕ نامُ گُر بھگتی پائیۓَ گُر چرݨی چِتُ لاوِݨیا --8--20--21--	----	ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
سچا سیوی سچُ سالاہی[1] -- | [1]سالاحی-	----	ਸਚਾ ਸੇਵੀ ਸਚੁ ਸਾਲਾਹੀ ॥
سچےَ ناءِ دُکھُ کب ہی ناہی --	----	ਸਚੈ ਨਾਇ ਦੁਖੁ ਕਬ ਹੀ ਨਾਹੀ ॥
سُکھداتا سیونِ سُکھُ پائِنِ گُرمتِ مٙنِ وساوݨیا --1--	----	ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥
ہءُ واری جیءُ واری سُکھ سہجِ سمادھِ لگاوِݨیا --	----	ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥
جو ہرِ سیوہِ سے سدا سوہہِ سوبھا سُرتِ سُہاوِݨیا --1-- رہاءُ --	----	ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥
سبھُ کو تیرا بھگتُ کہاۓ --	----	ਸਭੁ ਕੋ ਤੇਰਾ ਭਗਤੁ ਕਹਾਏ ॥
سیئی بھگت تیرےَ منِ بھاۓ --	----	ਸੇਈ ਭਗਤ ਤੇਰੈ ਮਨਿ ਭਾਏ ॥
سچُ باݨی تُدھےَ سالاہنِ[1] رنّگِ راتے بھگتِ کراوِݨیا --2-- | [1]سالاحنِ-	----	ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥
سبھُ کو سچے ہرِ جیءُ تیرا --	----	ਸਭੁ ਕੋ ਸਚੇ ਹਰਿ ਜੀਉ ਤੇਰਾ ॥
گُرمُکھِ ملےَ تا چُوکےَ پھیرا --	----	ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥

جا تُدھ بھاوے تا ناءِ رچاوہِ تُوں آپے ناءُ جپاوݨیا --3--	----	ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥
گُرمتی ہرِ منّنِ وسائِیا --	----	ਗੁਰਮਤੀ ਹਰਿ ਮੰਨਿ ਵਸਾਇਆ ॥
ہرکھُ سوگُ سبھُ موہُ گوائِیا --	----	ਹਰਖੁ ਸੋਗੁ ਸਭੁ ਮੋਹੁ ਗਵਾਇਆ ॥
اِکسُ سِءُ لِو لاگی سد ہی ہرِ نامُ منّنِ وساوݨیا --4--	----	ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥
بھگت رنّگِ راتے سدا تیرے چاۓ --	----	ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥
نءُ ندھِ نامُ وسِیا منِ آۓ --	----	ਨਉ ਨਿਧਿ ਨਾਮੁ ਵਸਿਆ ਮਨਿ ਆਏ ॥
پُورے بھاگِ ستِگُرُ پائِیا سبدے میلِ مِلاوݨیا --5--	----	ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥
تُوں دئِیالُ سدا سُکھداتا --	----	ਤੂੰ ਦਇਆਲੁ ਸਦਾ ਸੁਖਦਾਤਾ ॥
تُوں آپے میلِہِ گُرمُکھِ جاتا --	----	ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥
تُوں آپے دیوہِ نامُ وڈائی نامِ رتے سُکھُ پاوݨیا --6--	----	ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥
سدا سدا ساچے تُدھ سالاہی[1] -- | [1]سالاحی-	----	ਸਦਾ ਸਦਾ ਸਾਚੇ ਤੁਧੁ ਸਾਲਾਹੀ ॥
گُرمُکھِ جاتا دُوجا کو ناہی --	----	ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥
ایکسُ سِءُ منُ رہِیا سماۓ منِ منّنِۓ منہِ مِلاوݨیا --7--	----	ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥
گُرمُکھِ ہووے سو سالاہے[1] -- | [1]سالاحے-	----	ਗੁਰਮੁਖਿ ਹੋਵੈ ਸੋ ਸਾਲਾਹੇ ॥

ساچے ٹھاکر ویپرواہے --	----	ਸਾਚੇ ਠਾਕੁਰ ਵੇਪਰਵਾਹੇ ॥
نانک نامُ وسےَ من انترِ گُر سبدی ہرِ میلاوݨیا --8--21--22--	----	ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥
ماجھ مہلا[1] 3 -- | [1]محلا	----	ਮਾਝ ਮਹਲਾ ੩ ॥
تیرے بھگت سوہہِ ساچےَ دربارے --	----	ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥
گُر کےَ سبدِ نامِ سوارے --	----	ਗੁਰ ਕੈ ਸਬਦਿ ਨਾਮਿ ਸਵਾਰੇ ॥
سدا انندِ رہہِ دِنُ راتی گُݨ کہِ گُݨی سماوݨیا --1--	----	ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥
ہءُ واری جیءُ واری نامُ سُݨِ مَنِ وساوݨیا --	Page# [123]	ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
ہرِ جیءُ سچا اُوچو اُوچا ہئُمےَ مارِ مِلاوݨیا --1-- رہاءُ --	----	ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥
ہرِ جیءُ ساچا ساچی نائی --	----	ਹਰਿ ਜੀਉ ਸਾਚਾ ਸਾਚੀ ਨਾਈ ॥
گُر پرسادی کسےَ مِلائی --	----	ਗੁਰ ਪਰਸਾਦੀ ਕਿਸੈ ਮਿਲਾਈ ॥
گُرِ سبدِ مِلہِ سے وِچھُڑہِ ناہی سہجے سچِ سماوݨیا --2--	----	ਗੁਰਿ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥
تُجھ تے باہرِ کچھُو ن ہوءِ --	----	ਤੁਝ ਤੇ ਬਾਹਰਿ ਕਛੂ ਨ ਹੋਇ ॥
توُنّ کرِ کرِ ویکھہِ جاݨہِ سوءِ --	----	ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥

آپے کرے کرائے کرتا گُرمت آپ مِلاوݨیا --3--	ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥
کامݨ گُݨونتی ہر پائے --	ਕਾਮਣਿ ਗੁਣਵੰਤੀ ਹਰਿ ਪਾਏ ॥
بھےَ بھاءِ سِیگارُ بݨائے --	ਭੈ ਭਾਇ ਸੀਗਾਰੁ ਬਣਾਏ ॥
ستِگُر سیوِ سدا سوہاگݨِ سچ اُپدیس سماوݨیا --4--	ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥
سبدُ وِسارنِ تِنا ٹھئُر ن ٹھاءُ --	ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥
بھّرمِ بھُلے جِءُ سُنجَے گھرِ کاءُ --	ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥
ہلتُ پلتُ تِنی دووے گوائے دُکھے دُکھِ وِہاوݨیا --5--	ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥
لِکھدِیا لِکھدِیا کاگد مَسُ کھوئی --	ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥
دُوجے بھاءِ سُکھُ پائے ن کوئی --	ਦੂਜੈ ਭਾਇ ਸੁਖੁ ਪਾਏ ਨ ਕੋਈ ॥
کُوڑُ لِکھِ تے کُوڑُ کماوہِ جلِ جاوہِ کُوڑِ چِت لاوݨیا --6--	ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥
گُرمُکھِ سچو سچُ لِکھِ وِیچارُ --	ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥
سے جن سچے پاوہِ موکھ دُیارُ --	ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥
سچُ کاگدُ کلم[1] مسوانی سچُ لِکھِ سچِ سماوݨیا --7-- | [1]قلم-	ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥
میرا پّربھ انترِ بیَٹھا وکھے --	ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥

گُر پرسادی ملےَ سوئی جنُ لیکھےَ --	----	ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥
نانک نامُ ملےَ وڈِیائی پُورے گُر تے پاوݨیا --23--22--8--	----	ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
آتم رام پرگاسُ گُر تے ہووے --	----	ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥
ہئُمےَ مَیلُ لاگی گُر سبدی کھووے --	----	ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥
مَنُ نِرملُ اندِنُ بھگتی راتا بھگتِ کرے ہرِ پاوݨیا --1--	----	ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥
ہءُ واری جیءُ واری آپِ بھگتِ کرنِ اورا بھگتِ کراوݨیا --	----	ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
تِنا بھگت جنا کءُ سد نمسکارُ کیجےَ جو اندِنُ ہرِ گُݨ گاوݨیا --1-- رہاءُ --	----	ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
آپے کرتا کارݨُ کرائے --	----	ਆਪੇ ਕਰਤਾ ਕਾਰਣੁ ਕਰਾਏ ॥
جِتُ بھاوےَ تِتُ کارےَ لائے --	----	ਜਿਤੁ ਭਾਵੈ ਤਿਤੁ ਕਾਰੈ ਲਾਏ ॥
پُورےَ بھاگِ گُر سیوا ہووےَ گُر سیوا تے سُکھُ پاوݨیا --2--	----	ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
مرِ مرِ جیوےَ تا کِچھ پائے --	----	ਮਰਿ ਮਰਿ ਜੀਵੈ ਤਾ ਕਿਛੁ ਪਾਏ ॥

گُر پرسادی ہرِ منِّن وساۓ --	----	ਗੁਰ ਪਰਸਾਦੀ ਹਰਿ ਮੰਨਿ ਵਸਾਏ ॥
سدا مُکتُ ہرِ منِّن وساۓ سہجے سہجِ سماوݨیا --3--	----	ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥
بہُ کرم کماوےَ مُکتِ ن پاۓ --	----	ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥
دیسنّترُ بھوےَ دُوجےَ بھاءِ کھُیاۓ --	----	ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥
بِرتھا جنمُ گوائیا کپٹی بِنُ سبدےَ دُکھُ پاوݨیا --4--	----	ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥
دھاوتُ راکھےَ ٹھاکِ رہاۓ --	----	ਧਾਵਤੁ ਰਾਖੈ ਠਾਕਿ ਰਹਾਏ ॥
گُر پرسادی پرم پدُ پاۓ --	----	ਗੁਰ ਪਰਸਾਦੀ ਪਰਮ ਪਦੁ ਪਾਏ ॥
ستِگُرُ آپے میلِ مِلاۓ مِلِ پرِیتم سُکھُ پاوݨیا --5--	----	ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
اِکِ کُوڑِ لاگے کُوڑے پھل پاۓ --	Page# [124]	ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
دُوجےَ بھاءِ بِرتھا جنمُ گواۓ --	----	ਦੂਜੈ ਭਾਇ ਬਿਰਥਾ ਜਨਮੁ ਗਵਾਏ ॥
آپِ ڈُبے سگلے کُل ڈوبے کُوڑُ بولِ بِکھُ کھاوݨیا --6--	----	ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
اِسُ تن مہِ منُ کو گُرمُکھِ دیکھےَ --	----	ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
بھاءِ بھگتِ جا ہئُمےَ سوکھےَ --	----	ਭਾਇ ਭਗਤਿ ਜਾ ਹਉਮੈ ਸੋਖੈ ॥
سِدھ سادِھک مونِدھاری رہے لِو لاءِ تِن بھی تن مہِ منُ ن دِکھاوݨیا --7--	----	ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥

آپِ کرائے کرتا سوئی --	----	ਆਪਿ ਕਰਾਏ ਕਰਤਾ ਸੋਈ ॥
ہورُ کِ کرے کیتےَ کِیا ہوئی --	----	ਹੋਰੁ ਕਿ ਕਰੇ ਕੀਤੈ ਕਿਆ ਹੋਈ ॥
نانکؑ جِسُ نامُ دیوےَ سو لیوےَ نامو مٙنِ وساوِݨیا --8--23--24--	----	ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
اِسُ گُپھا مہِ اکھُٹ بھنڈّارا --	----	ਇਸੁ ਗੁਫਾ ਮਹਿ ਅਖੁਟ ਭੰਡਾਰਾ ॥
تِسُ وِچِ وسےَ ہرِ الکھ اپارا --	----	ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
آپے گُپتُ پرگٹُ ہےَ آپے گُر سبدی آپُ ونّجاوِݨیا --1--	----	ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥
ہءُ واری جیءُ واری انّمرِت نامُ منّنِ وساوِݨیا --	----	ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
انّمرِت نامُ مہا رسُ میٹھا گُرمتی انّمرِتُ پِیاوِݨیا --1-- رہاءُ --	----	ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
ہئُمےَ مارِ بجر کپاٹ کھُلائِیا --	----	ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
نامُ امولکُ گُر پرسادی پائِیا --	----	ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
بِنُ سبدےَ نامُ ن پائے کوئی گُر کِرپا منّنِ وساوِݨیا --2--	----	ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥
گُرگِیان انّجنُ سچُ نیتّری پائِیا --	----	ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
انّترِ چانݨُ اگِیانُ انّدھیرُ گوائِیا --	----	ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

جوتی جوتِ مِلی منُ مانِیا ہرِ درِ سوبھا پاوݨِیا --3--	----	ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
سرِیرہُ بھالݨِ کو باہرِ جاۓ --	----	ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
نامُ ن لہےَ بہُتُ ویگارِ دُکھُ پاۓ --	----	ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
منمُکھ اندّھے سُوجھےَ ناہی پھِرِ گھِرِ آءِ گُرمُکھِ وتھُ پاوݨِیا --4--	----	ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥
گُر پرسادی سچا ہرِ پاۓ --	----	ਗੁਰ ਪਰਸਾਦੀ ਸਚਾ ਹਰਿ ਪਾਏ ॥
منِ تنِ ویکھےَ ہئُمےَ مَیلُ جاۓ --	----	ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
بَیسِ سُتھانِ سد ہرِ گُݨ گاوےَ سچےَ سبدِ سماوݨِیا --5--	----	ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥
نءُ در ٹھاکے دھاوتُ رہاۓ --	----	ਨਉ ਦਰ ਠਾਕੇ ਧਾਵਤੁ ਰਹਾਏ ॥
دسوےَ نِج گھرِ واسا پاۓ --	----	ਦਸਵੈ ਨਿਜ ਘਰਿ ਵਾਸਾ ਪਾਏ ॥
اوتھےَ انہد سبد وجہِ دِنُ راتی گُرمتی سبدِ سُݨاوݨِیا --6--	----	ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦਿ ਸੁਣਾਵਣਿਆ ॥੬॥
بِنُ سبدے انترِ آنیرا --	----	ਬਿਨੁ ਸਬਦੈ ਅੰਤਰਿ ਆਨੇਰਾ ॥
ن وستُ لہےَ ن چُوکے پھیرا --	----	ਨ ਵਸਤੁ ਲਹੈ ਨ ਚੂਕੈ ਫੇਰਾ ॥
ستِگُر ہتھِ کُنّجی ہورتُ درُ کھُلےَ ناہی گُرُ پُورےَ بھاگِ مِلاوݨِیا --7--	----	ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥
گُپتُ پرگٹُ تُوںّ سبھنی تھائی --	----	ਗੁਪਤੁ ਪਰਗਟੁ ਤੂੰ ਸਭਨੀ ਥਾਈ ॥

گُر پرسادی مِلِ سوجھی پائی --	----	ਗੁਰ ਪਰਸਾਦੀ ਮਿਲਿ ਸੋਝੀ ਪਾਈ ॥
نانک نامُ سالاہِ[1] سدا تُونّ گُرمُکھِ منِّ وساوِݨیا --8--24--25--	----	ਨਾਨਕ ਨਾਮੁ ਸਾਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
[1] سالاحِ-		
ماجھ مہلا[1] 3 --	----	ਮਾਝ ਮਹਲਾ ੩ ॥
[1] محلا-		
گُرمُکھِ ملےَ مِلاۓ آپے --	----	ਗੁਰਮੁਖਿ ਮਿਲੈ ਮਿਲਾਏ ਆਪੇ ॥
کالُ ن جوہےَ دُکھُ ن سنّتاپے --	----	ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
ہئُمےَ مارِ بنّدھن سبھ توڑےَ گُرمُکھِ سبدِ سُہاوِݨیا --1--	----	ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥
ہءُ واری جیءُ واری ہرِ ہرِ نامِ سُہاوِݨیا --	----	ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
گُرمُکھِ گاوےَ گُرمُکھِ ناچےَ ہرِ سیتی چِتُ لاوِݨیا --1-- رہاءُ --	----	ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥
گُرمُکھِ جِیوےَ مرےَ پرواݨُ --	Page# [125]	ਗੁਰਮੁਖਿ ਜੀਵੈ ਮਰੈ ਪਰਵਾਣੁ ॥
آرجا ن چھیجےَ سبدُ پچھاݨُ --	----	ਆਰਜਾ ਨ ਛੀਜੈ ਸਬਦੁ ਪਛਾਣੁ ॥
گُرمُکھِ مرےَ ن کالُ ن کھاۓ گُرمُکھِ سچِ سماوِݨیا --2--	----	ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥
گُرمُکھِ ہرِ درِ سوبھا پاۓ --	----	ਗੁਰਮੁਖਿ ਹਰਿ ਦਰਿ ਸੋਭਾ ਪਾਏ ॥
گُرمُکھِ وِچہُ آپُ گواۓ --	----	ਗੁਰਮੁਖਿ ਵਿਚਹੁ ਆਪੁ ਗਵਾਏ ॥

آپِ ترےَ کُل سگلے تارے گُرمُکھِ جنمُ سوارِنٖیا --3--	-----	ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥
گُرمُکھِ دُکھُ کدے ن لگےَ سرِیرِ --	-----	ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥
گُرمُکھِ ہئُمےَ چُوکےَ پِیر --	-----	ਗੁਰਮੁਖਿ ਹਉਮੈ ਚੂਕੈ ਪੀਰ ॥
گُرمُکھِ منُ نِرملُ پھِرِ مَیلُ ن لاگےَ گُرمُکھِ سہجِ سماوِنٖیا --4--	-----	ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥
گُرمُکھِ نامُ ملےَ وڈِیائی --	-----	ਗੁਰਮੁਖਿ ਨਾਮੁ ਮਿਲੈ ਵਡਿਆਈ ॥
گُرمُکھِ گُنٹ گاوےَ سوبھا پائی --	-----	ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥
سدا اننّدِ رہےَ دِنُ راتی گُرمُکھِ سبدُ کراوِنٖیا --5--	-----	ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥
گُرمُکھِ اندِنُ سبدے راتا --	-----	ਗੁਰਮੁਖਿ ਅਨਦਿਨੁ ਸਬਦੇ ਰਾਤਾ ॥
گُرمُکھِ جُگ چارے ہےَ جاتا --	-----	ਗੁਰਮੁਖਿ ਜੁਗ ਚਾਰੇ ਹੈ ਜਾਤਾ ॥
گُرمُکھِ گُنٹ گاوےَ سدا نِرملُ سبدے بھگتِ کراوِنٖیا --6--	-----	ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥
باجھُ گُرُو ہےَ انّدھ انّدھارا --	-----	ਬਾਝੁ ਗੁਰੂ ਹੈ ਅੰਧ ਅੰਧਾਰਾ ॥
جمکالِ گرٹھے کرہِ پُکارا --	-----	ਜਮਕਾਲਿ ਗਰਠੇ ਕਰਹਿ ਪੁਕਾਰਾ ॥
اندِنُ روگی بِسٹا کے کِیڑے بِسٹا مہِ دُکھُ پاوِنٖیا --7--	-----	ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥
گُرمُکھِ آپے کرے کرائے --	-----	ਗੁਰਮੁਖਿ ਆਪੇ ਕਰੇ ਕਰਾਏ ॥

گُرمُکھِ ہِردے وُٹھا آپ آۓ --	----	ਗੁਰਮੁਖਿ ਹਿਰਦੈ ਵੂਠਾ ਆਪਿ ਆਏ ॥
نانک نامِ ملے وڈِیائی پُورے گُر تے پاوِنیا --26--25--8--	----	ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
ایکا جوتِ جوت ہے سریرا --	----	ਏਕਾ ਜੋਤਿ ਜੋਤਿ ਹੈ ਸਰੀਰਾ ॥
سبدِ دِکھاۓ ستگُرُ پُورا --	----	ਸਬਦਿ ਦਿਖਾਏ ਸਤਿਗੁਰੁ ਪੂਰਾ ॥
آپے پھرکُ کیتوُن گھٹ انترِ آپے بنّت بنْاوِنیا --1--	----	ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥
ہءُ واری جیءُ واری ہرِ سچے کے گُنْ گاوِنیا --	----	ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥
باجھ گُرُو کو سہج ن پاۓ گُرمُکھِ سہج سماوِنیا --1-- رہاءُ --	----	ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥
تُوںَ آپے سوہہِ آپے جگُ موہہِ --	----	ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥
تُوںَ آپے ندری جگتُ پروہِ --	----	ਤੂੰ ਆਪੇ ਨਦਰੀ ਜਗਤੁ ਪਰੋਵਹਿ ॥
تُوںَ آپے دُکھُ سُکھُ دیوہِ کرتے گُرمُکھِ ہرِ دیکھاوِنیا --2--	----	ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥
آپے کرتا کرے کراۓ --	----	ਆਪੇ ਕਰਤਾ ਕਰੇ ਕਰਾਏ ॥
آپے سبدُ گر منّنِ وساۓ --	----	ਆਪੇ ਸਬਦੁ ਗੁਰ ਮੰਨਿ ਵਸਾਏ ॥

سبدے اُپجےَ انمّرِت بانڑی گُرمُکھِ آکھِ سُناوڑیا --3--	----	ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥
آپے کرتا آپے بھُگتا --	----	ਆਪੇ ਕਰਤਾ ਆਪੇ ਭੁਗਤਾ ॥
بنّدھن توڑے سدا ہےَ مُکتا --	----	ਬੰਧਨ ਤੋੜੇ ਸਦਾ ਹੈ ਮੁਕਤਾ ॥
سدا مُکتُ آپے ہےَ سچا آپے الکھُ لکھاوڑیا --4--	----	ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥
آپے مائیا آپے چھائیا --	----	ਆਪੇ ਮਾਇਆ ਆਪੇ ਛਾਇਆ ॥
آپے موہُ سبھ جگتُ اُپائیا --	----	ਆਪੇ ਮੋਹੁ ਸਭੁ ਜਗਤੁ ਉਪਾਇਆ ॥
آپے گُنداتا گُنڑ گاوےَ آپے آکھِ سُناوڑیا --5--	----	ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥
آپے کرے کرائے آپے --	----	ਆਪੇ ਕਰੇ ਕਰਾਏ ਆਪੇ ॥
آپے تھاپ اُتھاپے آپے --	----	ਆਪੇ ਥਾਪਿ ਉਥਾਪੇ ਆਪੇ ॥
تُجھ تے باہرِ کچھُو ن ہووےَ تُوںَ آپے کارے لاوڑیا --6--	----	ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥
آپے مارے آپ جِیوائے --	----	ਆਪੇ ਮਾਰੇ ਆਪਿ ਜੀਵਾਏ ॥
آپے میلے میلِ مِلائے --	----	ਆਪੇ ਮੇਲੇ ਮੇਲਿ ਮਿਲਾਏ ॥
سیوا تے سدا سُکھُ پائیا گُرمُکھِ سہج سماوڑیا --7--	----	ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥
آپے اُوچا اُوچو ہوئی --	Page# [126]	ਆਪੇ ਊਚਾ ਊਚੋ ਹੋਈ ॥

جِسُ آپ وِکھالے سُ وکھےَ کوئی --	----	ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥
نانکُ نامُ وسےَ گھٹ انّترِ آپے ویکھِ وِکھالِنّیا --8--26--27--	----	ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਿਆ ॥੮॥੨੬॥੨੭॥
ماجھ مہلا[1] 3 -- [1]محلا-	----	ਮਾਝ ਮਹਲਾ ੩ ॥
میرا پّربھُ بھرپوُرِ رہِیا سبھ تھائی --	----	ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥
گُر پرسادی گھر ہی مہِ پائی --	----	ਗੁਰ ਪਰਸਾਦੀ ਘਰ ਹੀ ਮਹਿ ਪਾਈ ॥
سدا سریوی اِک منِ دھِیائی گُرمُکھِ سچِ سماوِنّیا --1--	----	ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥
ہءُ واری جیءُ واری جگجِیونُ منّنِ وساوِنّیا --	----	ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ہرِ جگجِیونُ نِربھءُ داتا گُرمتِ سہجِ سماوِنّیا --1-- رہاءُ --	----	ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥
گھر مہِ دھرتی دھئُلُ پاتالا --	----	ਘਰ ਮਹਿ ਧਰਤੀ ਧਉਲੁ ਪਾਤਾਲਾ ॥
گھر ہی مہِ پّرِیتمُ سدا ہےَ بالا --	----	ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
سدا انّندِ رہےَ سُکھداتا گُرمتِ سہجِ سماوِنّیا --2--	----	ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥
کائِیا انّدرِ ہئُمےَ میرا --	----	ਕਾਇਆ ਅੰਦਰਿ ਹਉਮੈ ਮੇਰਾ ॥
جنّمنْ مرنُْ ن چوُکےَ پھیرا --	----	ਜੰਮਣ ਮਰਣੁ ਨ ਚੂਕੈ ਫੇਰਾ ॥

گُرمُکھ ہووے سُ ہئُمے مارے سچو سچُ دھیاوݨیا --3--	ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥
کائِیا اندرِ پاپُ پُنّنُ دُءِ بھائی --	ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
دُہی مِل کےَ سرِسٹِ اُپائی --	ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
دووے مارِ جاءِ اِکتُ گھرِ آوےَ گُرمتِ سہجِ سماوݨیا --4--	ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
گھر ہی ماہِ دُوجےَ بھاءِ انیرا --	ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥
چانݨُ ہووے چھوڈے ہئُمے میرا --	ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
پرگٹُ سبدُ ہےَ سُکھداتا اندِنُ نامُ دھیاوݨیا --5--	ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥
انترِ جوتِ پرگٹُ پاسارا --	ਅੰਤਰਿ ਜੋਤਿ ਪਰਗਟੁ ਪਾਸਾਰਾ ॥
گُر ساکھی مِٹیا اندھیارا --	ਗੁਰ ਸਾਖੀ ਮਿਟਿਆ ਅੰਧਿਆਰਾ ॥
کملُ بِگاسِ سدا سُکھُ پائِیا جوتی جوتِ مِلاوݨیا --6--	ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥
اندرِ مہل[1] رتنی بھرے بھنڈارا -- ‖ محل[1]	ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥
گُرمُکھ پائے نامُ اپارا --	ਗੁਰਮੁਖਿ ਪਾਏ ਨਾਮੁ ਅਪਾਰਾ ॥
گُرمُکھ ونجے سدا واپاری لاہا نامُ سد پاوݨیا --7--	ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥
آپے وتھُ راکھےَ آپے دےءِ --	ਆਪੇ ਵਥੁ ਰਾਖੈ ਆਪੇ ਦੇਇ ॥

گُرمُکھِ ونّجِہ کیئی کےءِ --	----	ਗੁਰਮੁਖਿ ਵਣਜਹਿ ਕੇਈ ਕੇਇ ॥
نانکؔ جِسُ ندرِ کرے سو پاۓ کرِ کِرپا مَنِّ وساوِݨیا --8--27--28--	----	ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
ہرِ آپے میلے سیو کراۓ --	----	ਹਰਿ ਆਪੇ ਮੇਲੇ ਸੇਵ ਕਰਾਏ ॥
گُر کےَ سبدِ بھاءُ دُوجا جاۓ --	----	ਗੁਰ ਕੈ ਸਬਦਿ ਭਾਉ ਦੂਜਾ ਜਾਏ ॥
ہرِ نِرملُ سدا گُݨداتا ہرِ گُݨ مہِ آپِ سماوِݨیا --1--	----	ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥
ہءُ واری جیءُ واری سچُ سچا ہِردےَ وساوِݨیا --	----	ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥
سچا نامُ سدا ہےَ نِرملُ گُر سبدی مَنِّ وساوِݨیا --1-- رہاءُ --	----	ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥
آپے گُرُ داتا کرمِ بِدھاتا --	----	ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥
سیوکؔ سیوہِ گُرمُکھِ ہرِ جاتا --	----	ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥
انّمرِت نامِ سدا جن سوہہِ گُرمتِ ہرِ رسُ پاوِݨیا --2--	----	ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥
اِسُ گُپھا مہِ اِکُ تھانُ سُہائِیا --	----	ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥
پُورےَ گُرِ ہئُمےَ بھرمُ چُکائِیا --	----	ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥

اندِنُ نامُ سلاہنِ[1] رنّگِ راتے گُر کِرپا تے پاوِنّیا --3-- | [1]سلاحنِ-	----	ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥
گُر کے سبدِ اِہُ گُپھا وِیچارے --	Page# [127]	ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥
نامُ نِرنّجنُ انّترِ وسے مُرارے --	----	ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥
ہرِ گُنڑ گاوے سبدِ سُہائے مِلِ پرِیتم سُکھُ پاوِنّیا --4--	----	ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥
جمُ جاگاتی دُوجے بھاءِ کرُ لائے --	----	ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥
ناوہُ بھُولے دےءِ سجائے[1] -- | [1]سزائے-	----	ਨਾਵਹੁ ਭੂਲੇ ਦੇਇ ਸਜਾਏ ॥
گھڑی مُہت کا لیکھا لیوے رتِیئہُ ماسا[1] تول کڈھاوِنّیا --5-- | [1]ماشا-	----	ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥
پیئیئڑے پِرُ چیتے ناہی --	----	ਪੇਈਅੜੈ ਪਿਰੁ ਚੇਤੇ ਨਾਹੀ ॥
دُوجے مُٹھی رووے دھاہی --	----	ਦੂਜੈ ਮੁਠੀ ਰੋਵੈ ਧਾਹੀ ॥
کھری کُیالِئو کُرُوپِ کُلکھنڑی سُپنے پِرُ نہی پاوِنّیا --6--	----	ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥
پیئیئڑے پِرُ منّنِ وسائِیا --	----	ਪੇਈਅੜੈ ਪਿਰੁ ਮੰਨਿ ਵਸਾਇਆ ॥
پُورے گُرِ ہدُورِ[1] دِکھائِیا -- | [1]حدُورِ-	----	ਪੂਰੈ ਗੁਰਿ ਹਦੂਰਿ ਦਿਖਾਇਆ ॥
کامنڑِ پِرُ راکھِیا کنّٹھِ لاءِ سبدے پِرُ راوے سیج سُہاوِنّیا --7--	----	ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥

آپے دیوے سدِ بُلاۓ --	----	ਆਪੇ ਦੇਵੈ ਸਦਿ ਬੁਲਾਏ ॥
آپݨا ناءُ مَنِ وساۓ --	----	ਆਪਣਾ ਨਾਉ ਮੰਨਿ ਵਸਾਏ ॥
نانکُ نامُ ملےَ وڈِیائی اندِنُ سدا گُݨ گاوِݨیا --29--28--8--	----	ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
اُوتم جنمُ سُتھانِ ہےَ واسا --	----	ਉਤਮ ਜਨਮੁ ਸੁਥਾਨਿ ਹੈ ਵਾਸਾ ॥
ستِگُرُ سیوِہ گھر ماہِ اُداسا --	----	ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥
ہرِ رنّگِ رہہِ سدا رنّگِ راتے ہرِ رسِ منُ ترِپتاوِݨیا --1--	----	ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥
ہءُ واری جیءُ واری پڑِ بُجھِ منّنِ وساوِݨیا --	----	ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥
گُرمُکھِ پڑہِ ہرِ نامُ سلاہہِ[1] درِ سچےَ سوبھا پاوِݨیا --1-- رہاءُ -- | [1]سلاحہِ-	----	ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
الکھ اَبھےءُ ہرِ رہِیا سماۓ --	----	ਅਲਖ ਅਭੇਉ ਹਰਿ ਰਹਿਆ ਸਮਾਏ ॥
اُپاءِ ن کِتی پائِیا جاۓ --	----	ਉਪਾਇ ਨ ਕਿਤੀ ਪਾਇਆ ਜਾਏ ॥
کِرپا کرے تا ستِگُرُ بھیٹےَ ندری میلِ مِلاوِݨیا --2--	----	ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥
دُوجےَ بھاءِ پڑےَ نہی بُوجھےَ --	----	ਦੂਜੈ ਭਾਇ ਪੜੈ ਨਹੀ ਬੂਝੈ ॥

تّرِبدھِ مائِیا کارنِؕ لُوجھےَ --	----	ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥
تّرِبدھِ بنّدھن ٹُوٹہِ گُر سبدی گُر سبدی مُکتِ کراوِنْیا --3--	----	ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥
اِہُ منُ چنّچلُ وسِ ن آوےَ --	----	ਇਹੁ ਮਨੁ ਚੰਚਲੁ ਵਸਿ ਨ ਆਵੈ ॥
دُبِدھا لاگےَ دہ دِسِ دھاوےَ --	----	ਦੁਬਿਧਾ ਲਾਗੈ ਦਹ ਦਿਸਿ ਧਾਵੈ ॥
بِکھُ کا کِیڑا بِکھُ مہِ راتا بِکھُ ہی ماہِ پچاوِنْیا --4--	----	ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥
ہءُ ہءُ کرے تےَ آپُ جنْائے --	----	ਹਉ ਹਉ ਕਰੇ ਤੈ ਆਪੁ ਜਣਾਏ ॥
بہُ کرم کرےَ کِچھُ تھاءِ ن پائے --	----	ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥
تُجھ تے باہرِ کِچھُو ن ہووےَ بکھسے[1] سبدِ سُہاوِنْیا --5-- | [1]بخشے۔	----	ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥
اُپجےَ پچےَ ہرِ بُوجھےَ ناہی --	----	ਉਪਜੈ ਪਚੈ ਹਰਿ ਬੂਝੈ ਨਾਹੀ ॥
اندِنُ دُوجےَ بھاءِ پھِراہی --	----	ਅਨਦਿਨੁ ਦੂਜੈ ਭਾਇ ਫਿਰਾਹੀ ॥
منمُکھ جنمُ گئِیا ہےَ بِرتھا انّتِ گئِیا پچھُتاوِنْیا --6--	----	ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥
پِرُ پردیسِ سِگارُ بنْائے --	----	ਪਿਰੁ ਪਰਦੇਸਿ ਸਿਗਾਰੁ ਬਣਾਏ ॥
منمُکھ انّدھُ اَیسے کرم کمائے --	----	ਮਨਮੁਖ ਅੰਧੁ ਐਸੇ ਕਰਮ ਕਮਾਏ ॥
ہلتِ ن سوبھا پلتِ ن ڈھوئی بِرتھا جنمُ گواوِنْیا --7--	----	ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥

ہرِ کا نامُ کِنۓ وِرلۓ جاتا --	----	ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥
پُورے گُر کۓ سبدِ پچھاتا --	----	ਪੂਰੇ ਗੁਰ ਕੈ ਸਬਦਿ ਪਛਾਤਾ ॥
اندِنُ بھگتِ کرے دِنُ راتی سہجے ہی سُکھُ پاوِنٹیا --8--	----	ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥
سبھ مہِ ورتۓ ایکو سوئی --	----	ਸਭ ਮਹਿ ਵਰਤੈ ਏਕੋ ਸੋਈ ॥
گُرمُکھِ وِرلا بُوجھۓ کوئی --	----	ਗੁਰਮੁਖਿ ਵਿਰਲਾ ਬੂਝੈ ਕੋਈ ॥
نانک نامِ رتے جن سوہہِ کرِ کرِپا آپِ مِلاوِنٹیا --9--29--30--	----	ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥
ماجھ مہلا[1] 3 -- | [1]محلا-	Page# [128]	ਮਾਝ ਮਹਲਾ ੩ ॥
منمُکھ پڑہِ پنّڈِت کہاوہِ --	----	ਮਨਮੁਖ ਪੜਹਿ ਪੰਡਿਤ ਕਹਾਵਹਿ ॥
دُوجۓ بھاءِ مہا دُکھُ پاوہِ --	----	ਦੂਜੈ ਭਾਇ ਮਹਾ ਦੁਖੁ ਪਾਵਹਿ ॥
بِکھِیا ماتے کِچھُ سُوجھۓ ناہی پھِرِ پھِرِ جُونی آوِنٹیا --1--	----	ਬਿਖਿਆ ਮਾਤੇ ਕਿਛੁ ਸੁਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥
ہءُ واری جیءُ واری ہئُمۓ مارِ مِلاوِنٹیا --	----	ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥
گُر سیوا تے ہرِ منِ وسِیا ہرِ رسُ سہجِ پِیاوِنٹیا --1-- رہاءُ --	----	ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥
ویدُ پڑہِ ہرِ رسُ نہی آئِیا --	----	ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
وادُ وکھانڑہِ موہے مائِیا --	----	ਵਾਦੁ ਵਖਾਣਹਿ ਮੋਹੇ ਮਾਇਆ ॥

اَگیانمتی سدا انّدھِیارا گُرمُکھِ بُوجھِ ہرِ گاوݨیا --2--	----	ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥
اکتھو کتھیۓَ سبدِ سُہاوے --	----	ਅਕਥੋ ਕਥੀਐ ਸਬਦਿ ਸੁਹਾਵੈ ॥
گُرمتی منِ سچو بھاوے --	----	ਗੁਰਮਤੀ ਮਨਿ ਸਚੋ ਭਾਵੈ ॥
سچو سچُ روہِ دِنُ راتی اِہُ منُ سچِ رنّگاوݨیا --3--	----	ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥
جو سچِ رتے تِن سچو بھاوے --	----	ਜੋ ਸਚਿ ਰਤੇ ਤਿਨ ਸਚੋ ਭਾਵੈ ॥
آپے دےءِ ن پچھوتاوے --	----	ਆਪੇ ਦੇਇ ਨ ਪਛੋਤਾਵੈ ॥
گُر کے سبدِ سدا سچُ جاتا مِلِ سچے سُکھُ پاوݨیا --4--	----	ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥
کُوڑُ کُستُ تِنا مَیلُ ن لاگے --	----	ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥
گُر پرسادی اندِنُ جاگے --	----	ਗੁਰ ਪਰਸਾਦੀ ਅਨਦਿਨੁ ਜਾਗੈ ॥
نِرمل نامُ وسے گھٹ بھِیترِ جوتی جوتِ مِلاوݨیا --5--	----	ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥
ترّے گُݨ پڑھِ ہرِ تتُ ن جاݨہِ --	----	ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥
مُولہُ بھُلے گُر سبدُ ن پچھاݨہِ --	----	ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥
موہ بِیاپے کِچھُ سُوجھے ناہی گُر سبدی ہرِ پاوݨیا --6--	----	ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥
ویدُ پُکارے ترّبِدھِ مائِیا --	----	ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥

منمُکھ ن بُوجھِ دُوجے بھائِیا --	----	ਮਨਮੁਖ ਨ ਬੂਝਹਿ ਦੂਜੈ ਭਾਇਆ ॥
ترَے گُنّ پڑھِ ہرِ ایکُ ن جانّہِ بِنُ بُوجھے دُکھُ پاوِنّیا --7--	----	ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੈ ਦੁਖੁ ਪਾਵਣਿਆ ॥੭॥
جا تِسُ بھاوے تا آپِ مِلائے --	----	ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥
گُر سبدی سہسا دُوکھُ چُکائے --	----	ਗੁਰ ਸਬਦੀ ਸਹਸਾ ਦੂਖੁ ਚੁਕਾਏ ॥
نانک ناوے کی سچی وڈِیائی نامو منّنِ سُکھُ پاوِنّیا --8--30--31--	----	ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥
ماجھ مہلا[1] 3 -- | [1]محلا-	----	ਮਾਝ ਮਹਲਾ ੩ ॥
نِرگُنّ سرگُنّ آپے سوئی --	----	ਨਿਰਗੁਣੁ ਸਰਗੁਣੁ ਆਪੇ ਸੋਈ ॥
تتُ پچھانّے سو پنّڈِتُ ہوئی --	----	ਤਤੁ ਪਛਾਣੈ ਸੋ ਪੰਡਿਤੁ ਹੋਈ ॥
آپِ ترے سگلے کُل تارے ہرِ نامُ منّنِ وساوِنّیا --1--	----	ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥
ہءُ واری جیءُ واری ہرِ رسُ چکھِ سادُ پاوِنّیا --	----	ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥
ہرِ رسُ چاکھِ سے جن نِرمل نِرمل نامُ دھِیاوِنّیا --1-- رہاءُ --	----	ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥
سو نِہکرمی جو سبدُ بیچارے --	----	ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥
انّترِ تتُ گِیانِ ہئُمے مارے --	----	ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥

نامُ پدارتھُ ن٘ءُ نِدھِ پاۓ ترّےَ گُن٘ میٹِ سماوَݨیا --2--	----	ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥
ہئُمےَ کرےَ نِہکرمی ن ہووےَ --	----	ਹਉਮੈ ਕਰੈ ਨਿਹਕਰਮੀ ਨ ਹੋਵੈ ॥
گُر پرسادی ہئُمےَ کھووےَ --	----	ਗੁਰ ਪਰਸਾਦੀ ਹਉਮੈ ਖੋਵੈ ॥
انّترِ بِبیکُ سدا آپُ وِیچارے گُر سبدی گُن٘ گاوَݨیا --3--	----	ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥
ہرِ سرُ ساگرُ نِرملُ سوئی --	----	ਹਰਿ ਸਰੁ ਸਾਗਰੁ ਨਿਰਮਲੁ ਸੋਈ ॥
سنّت چُگہِ نِت گُرمُکھِ ہوئی --	----	ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥
اِسنانُ کرہِ سدا دِنُ راتی ہئُمےَ مَیلُ چُکاوَݨیا --4--	----	ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥
نِرمل ہنّسا پّریم پِیار --	----	ਨਿਰਮਲ ਹੰਸਾ ਪ੍ਰੇਮ ਪਿਆਰ ॥
ہرِ سرِ وسےَ ہئُمےَ مارِ --	----	ਹਰਿ ਸਰਿ ਵਸੈ ਹਉਮੈ ਮਾਰਿ ॥
اہِنِسِ پّرِیتِ سبدِ ساچےَ ہرِ سرِ واسا پاوَݨیا --5--	Page# [129]	ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥
منمُکھُ سدا بگُ مَیلا ہئُمےَ ملُ لائی --	----	ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥
اِسنانُ کرےَ پرُ مَیلُ ن جائی --	----	ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥
جِیوتُ مرےَ گُر سبدُ بِیچارےَ ہئُمےَ مَیلُ چُکاوَݨیا --6--	----	ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥
رتنُ پدارتھُ گھر تے پائِیا --	----	ਰਤਨੁ ਪਦਾਰਥੁ ਘਰ ਤੇ ਪਾਇਆ ॥

پُورے ستِگُرِ سبدُ سُنائیا --	ਪੂਰੈ ਸਤਿਗੁਰਿ ਸਬਦੁ ਸੁਣਾਇਆ ॥
گُر پرسادِ مِٹیا اندھیارا گھٹِ چانݨُ آپُ پچھانݨیا --7--	ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥
آپِ اُپائے تےَ آپے ویکھےَ --	ਆਪਿ ਉਪਾਏ ਤੈ ਆਪੇ ਵੇਖੈ ॥
ستِگُرُ سیوے سو جنُ لیکھےَ --	ਸਤਿਗੁਰੁ ਸੇਵੈ ਸੋ ਜਨੁ ਲੇਖੈ ॥
نانک نامُ وسےَ گھٹ انّترِ گُر کِرپا تے پاوݨیا --8--31--32--	ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥
ماجھ مہلا[1] 3 -- | محلا[1]-	ਮਾਝ ਮਹਲਾ ੩ ॥
مائیا موہُ جگتُ سبائیا --	ਮਾਇਆ ਮੋਹੁ ਜਗਤੁ ਸਬਾਇਆ ॥
ترےَ گُݨ دیسہِ موہے مائیا --	ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
گُر پرسادی کو وِرلا بُوجھےَ چَؤتھے پدِ لِو لاوݨیا --1--	ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥
ہءُ واری جیءُ واری مائیا موہُ سبدِ جلاوݨیا --	ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
مائیا موہُ جلائے سو ہرِ سِءُ چِتُ لائے ہرِ درِ مہلی[1] سوبھا پاوݨیا --1-- رہاءُ -- | محلی[1]-	ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥
دیوی دیوا مُولُ ہےَ مائیا --	ਦੇਵੀ ਦੇਵਾ ਮੂਲੁ ਹੈ ਮਾਇਆ ॥
سِمرِت ساست جِنِّ اُپائیا --	ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥

کامُ کرودھ پسریا سنّسارے آئے جاءِ دُکھُ پاوݨیا --2--	----	ਕਾਮੁ ਕ੍ਰੋਧ ਪਸਰਿਆ ਸੰਸਾਰੇ ਆਏ ਜਾਇ ਦੁਖੁ ਪਾਵਣਿਆ ॥੨॥
تِسُ وِچِ گیان رتنُ اِکُ پائیا --	----	ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥
گُر پرسادی مَنِّ وسائیا --	----	ਗੁਰ ਪਰਸਾਦੀ ਮੰਨਿ ਵਸਾਇਆ ॥
جتُ ستُ سنّجمُ سچُ کماوےَ گُرِ پُورے نامُ دھیاوݨیا --3--	----	ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥
پیئیڑےَ دھن بھرمِ بھُلاݨی --	----	ਪੇਈਅੜੈ ਧਨ ਭਰਮਿ ਭੁਲਾਣੀ ॥
دُوجےَ لاگی پھِرِ پچھوتاݨی --	----	ਦੂਜੈ ਲਾਗੀ ਫਿਰਿ ਪਛੋਤਾਣੀ ॥
ہلتُ پلتُ دووےَ گوائے سُپنےَ سُکھُ ن پاوݨیا --4--	----	ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥
پیئیڑےَ دھن کنّتُ سمالے --	----	ਪੇਈਅੜੈ ਧਨ ਕੰਤੁ ਸਮਾਲੇ ॥
گُر پرسادی ویکھےَ نالے --	----	ਗੁਰ ਪਰਸਾਦੀ ਵੇਖੈ ਨਾਲੇ ॥
پِر کےَ سہجِ رہےَ رنّگِ راتی سبدِ سِنگارُ بݨاوݨیا --5--	----	ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥
سپھلُ جنمُ جِنا ستِگُرُ پائیا --	----	ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥
دُوجا بھاءُ گُر سبدِ جلائیا --	----	ਦੂਜਾ ਭਾਉ ਗੁਰ ਸਬਦਿ ਜਲਾਇਆ ॥
ایکو روِ رہیا گھٹ انتّرِ مِلِ ستسنّگتِ ہرِ گُݨ گاوݨیا --6--	----	ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥
ستِگُرُ ن سیوےَ سو کاہے آئیا --	----	ਸਤਿਗੁਰੁ ਨ ਸੇਵੈ ਸੋ ਕਾਹੇ ਆਇਆ ॥

دھِرگ جیونُ برتھا جنمُ گوائیا --	----	ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥
منمُکھِ نامُ چِتِ ن آوےَ بِنُ ناوےَ بہُ دُکھُ پاوݨیا --7--	----	ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥
جِنِ سِسٹِ ساجی سوئی جاݨےَ --	----	ਜਿਨਿ ਸਿਸਟਿ ਸਾਜੀ ਸੋਈ ਜਾਣੈ ॥
آپے میلےَ سبدِ پچھاݨےَ --	----	ਆਪੇ ਮੇਲੈ ਸਬਦਿ ਪਛਾਣੈ ॥
نانک نامُ مِلیا تِن جن کءُ جِن دھُرِ مستکِ لیکھُ لِکھاوݨیا --8--1--32--33--	----	ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥
ماجھ مہلا[1] 4 -- | محلا[1]	----	ਮਾਝ ਮਹਲਾ ੪ ॥
آدِ پُرکھُ اپرنّپرُ آپے --	----	ਆਦਿ ਪੁਰਖੁ ਅਪਰੰਪਰੁ ਆਪੇ ॥
آپے تھاپے تھاپِ اُتھاپے --	----	ਆਪੇ ਥਾਪੇ ਥਾਪਿ ਉਥਾਪੇ ॥
سبھ مہِ ورتےَ ایکو سوئی گُرمُکھِ سوبھا پاوݨیا --1--	----	ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥
ہءُ واری جیءُ واری نِرنّکاری نامُ دھیاوݨیا --	----	ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
تِسُ رُوپُ ن ریکھیا گھٹِ گھٹِ دیکھیا گُرمُکھِ الکھُ لکھاوݨیا --1-- رہاءُ --	Page# [130]	ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥
تُو دئِیالُ کِرپالُ پربھُ سوئی --	----	ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
تُدھ بِنُ دُوجا اورُ ن کوئی --	----	ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥

گُرُ پرساد کرے نامُ دیوےَ نامے نامِ سماوِنٹیا --2--	----	ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥
تُوںّ آپے سچا سِرجنٹھارا --	----	ਤੂੰ ਆਪੇ ਸਚਾ ਸਿਰਜਣਹਾਰਾ ॥
بھگتی بھرے تیرے بھنّڈارا --	----	ਭਗਤੀ ਭਰੇ ਤੇਰੇ ਭੰਡਾਰਾ ॥
گُرمُکھِ نامُ ملےَ منُ بھیجےَ سہجِ سمادھِ لگاوِنٹایا --3--	----	ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥
اندِنُ گُنٹ گاوا پرّبھ تیرے --	----	ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
تُدھُ سالاہی[1] پرِّیتم میرے -- | [1]سالاحی-	----	ਤੁਧੁ ਸਾਲਾਹੀ ਪ੍ਰੀਤਮ ਮੇਰੇ ॥
تُدھُ بِنُ اورُ ن کوئی جاچا گُر پرسادی تُوںّ پاوِنٹیا --4--	----	ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥
اگمُ اگوچرُ مِت نہی پائی --	----	ਅਗਮੁ ਅਗੋਚਰੁ ਮਿਤਿ ਨਹੀ ਪਾਈ ॥
اپنٹی کرِّپا کرہِ تُوںّ لَیہِ مِلائی --	----	ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
پُورے گُر کےَ سبدِ دھِیائیئےَ سبدُ سیوِ سُکھُ پاوِنٹیا --5--	----	ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥
رسنا گُنٹونّتی گُنٹ گاوےَ --	----	ਰਸਨਾ ਗੁਣਵੰਤੀ ਗੁਣ ਗਾਵੈ ॥
نامُ سلاہے سچے بھاوےَ --	----	ਨਾਮੁ ਸਲਾਹੇ ਸਚੇ ਭਾਵੈ ॥
گُرمُکھِ سدا رہےَ رنّگِ راتی مِلِ سچے سوبھا پاوِنٹیا --6--	----	ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥
منمُکھُ کرم کرے اہنّکاری --	----	ਮਨਮੁਖੁ ਕਰਮ ਕਰੇ ਅਹੰਕਾਰੀ ॥

جُوئے جنمُ سبھ باجی[1] ہاری -- | [1]بازی-	----	ਜੂਐ ਜਨਮੁ ਸਭ ਬਾਜੀ ਹਾਰੀ ॥
انّترِ لوبھُ مہا گُبارا[1] پھِرِ پھِرِ آوݨ جاوݨیا --7-- | [1]غُبارا-	----	ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥
آپے کرتا دے وڈِیائی --	----	ਆਪੇ ਕਰਤਾ ਦੇ ਵਡਿਆਈ ॥
جِن کءُ آپِ لِکھتُ دھُرِ پائی --	----	ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
نانک نامُ ملَے بھءُ بھنّجنُ گُر سبدی سُکھُ پاوݨیا --8--1--34--	----	ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥
ماجھ مہلا[1] 5 گھرُ 1 -- | [1]محلا-	----	ਮਾਝ ਮਹਲਾ ੫ ਘਰੁ ੧ ॥
انّترِ الکھُ ن جائی لکھیا --	----	ਅੰਤਰਿ ਅਲਖੁ ਨ ਜਾਈ ਲਖਿਆ ॥
نامُ رتنُ لَے گُجھا رکھیا --	----	ਨਾਮੁ ਰਤਨੁ ਲੈ ਗੁਝਾ ਰਖਿਆ ॥
اگمُ اگوچرُ سبھ تے اُوچا گُر کے سبدِ لکھاوݨیا --1--	----	ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥
ہءُ واری جیءُ واری کلِ مہِ نامُ سُݨاوݨیا --	----	ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
سنّت پیارے سچَے دھارے وڈبھاگی درسنُ پاوݨیا --1-- رہاءُ --	----	ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥
سادھِک سِدھ جسَے کءُ پھِردے --	----	ਸਾਧਿਕ ਸਿਧ ਜਿਸੈ ਕਉ ਫਿਰਦੇ ॥
برہمے اِنّدر دھِیائِن ہِردے --	----	ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥

	کوٹِ تیتِیسا کھوجہِ تا کءُ گُر مِلِ ہِردےَ گاوݨیا --2--	----	ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥
	آٹھ پہر تُدھُ جاپے پونا --	----	ਆਠ ਪਹਰ ਤੁਧੁ ਜਾਪੇ ਪਵਨਾ ॥
	دھرتی سیوک پائِک چرنا --	----	ਧਰਤੀ ਸੇਵਕ ਪਾਇਕ ਚਰਨਾ ॥
	کھاݨی باݨی سرب نِواسی سبھنا کےَ منِ بھاوݨیا --3--	----	ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥
صاحِبُ[1]-	ساچا ساہِبُ[1] گُرمُکھِ جاپےَ --	----	ਸਾਚਾ ਸਾਹਿਬੁ ਗੁਰਮੁਖਿ ਜਾਪੈ ॥
	پُورے گُر کے سبدِ سِجاپےَ --	----	ਪੂਰੇ ਗੁਰ ਕੇ ਸਬਦਿ ਸਿਞਾਪੈ ॥
	جِن پِیا سیئی ترِپتاسے سچے سچِ اگھاوݨیا --4--	----	ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥
	تِسُ گھرِ سہجا سوئی سُہیلا --	----	ਤਿਸੁ ਘਰਿ ਸਹਜਾ ਸੋਈ ਸੁਹੇਲਾ ॥
	اند بِنود کرے سد کیلا --	----	ਅਨਦ ਬਿਨੋਦ ਕਰੇ ਸਦ ਕੇਲਾ ॥
	سو دھنونّتا سو وڈ ساہا جو گُر چرݨی منُ لاوݨیا --5--	----	ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥
رِزقُ[1]-	پہِلو دے تَیں رِجکُ[1] سماہا --	----	ਪਹਿਲੋ ਦੇ ਤੈਂ ਰਿਜਕੁ ਸਮਾਹਾ ॥
	پِچھو دے تَیں جنّتُ اُپاہا --	----	ਪਿਛੋ ਦੇ ਤੈਂ ਜੰਤੁ ਉਪਾਹਾ ॥
	تُدھُ جیوڈُ داتا اورُ ن سُیامی لوےَ ن کوئی لاوݨیا --6--	----	ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥
	جِسُ تُوںّ تُٹھا سو تُدھُ دھِیاۓ --	----	ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥

ساده جنا کا منتّر کمائے --	----	ਸਾਧ ਜਨਾ ਕਾ ਮੰਤ੍ਰੁ ਕਮਾਏ ॥
آپِ ترے سگلے کُل تارے تِس درگہ ٹھاک ن پاوِنْیا --7--	----	ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥
تُوں وڈا تُوں اُوچو اُوچا --	Page# [131]	ਤੂੰ ਵਡਾ ਤੂੰ ਊਚੋ ਊਚਾ ॥
تُوں بیئنّتُ اتِ مُوچو مُوچا --	----	ਤੂੰ ਬੇਅੰਤੁ ਅਤਿ ਮੂਚੋ ਮੂਚਾ ॥
ہءُ کُربانْی[1] تیرے ونّجا نانک داس دساوِنْیا --8--1--35--	----	ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥
[1]قُربانْی۔		
ماجھ مہلا[1] 5 -- | [1]محلا۔	----	ਮਾਝ ਮਹਲਾ ੫ ॥
کئُنْ سُ مُکتا کئُنْ سُ جُگتا --	----	ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥
کئُنْ سُ گیانی کئُنْ سُ بکتا --	----	ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
کئُنْ سُ گرہی کئُنْ اُداسی کئُنْ سُ کیمتِ[1] پائے جی ءُ --1--	----	ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥
[1]قیمتِ۔		
کِن بِدھِ بادھا کِن بِدھِ چھُٹا --	----	ਕਿਨਿ ਬਿਧਿ ਬਾਧਾ ਕਿਨਿ ਬਿਧਿ ਛੁਟਾ ॥
کِن بِدھِ آونْ جاونْ تُوٹا --	----	ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
کئُنْ کرم کئُنْ نِہکرما کئُنْ سُ کہے کہائے جی ءُ --2--	----	ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥
کئُنْ سُ سُکھیا کئُنْ سُ دُکھیا --	----	ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥
کئُنْ سُ سنمُکھُ کئُنْ ویمُکھیا --	----	ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥

کِن بِدھِ ملیئے کِن بِدھِ بِچھُڑے اِہ بِدھِ کئُنُ پّرگٹاۓ جی ء --3--	----	ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥
کئُنُ سُ اکھرُ جِتُ دھاوتُ رہتا --	----	ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥
کئُنُ اُپدیسُ جِتُ دُکھُ سُکھُ سم سہتا --	----	ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
کئُنُ سُ چال جِتُ پاربّرہمُ دھِیاۓ کِن بِدھِ کیِرتنُ گاۓ جی ء --4--	----	ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥
گُرمُکھِ مُکتا گُرمُکھِ جُگتا --	----	ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥
گُرمُکھِ گیانی گُرمُکھِ بکتا --	----	ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
دھنّنُ گرہی اُداسی گُرمُکھِ گُرمُکھِ کیِمتِ[1] پاۓ جی ء --5-- |	----	ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥
[1]قیمت-		
ہئُمےَ بادھا گُرمُکھِ چھُوٹا --	----	ਹਉਮੈ ਬਾਧਾ ਗੁਰਮੁਖਿ ਛੂਟਾ ॥
گُرمُکھِ آونُ جاونُ تُوٹا --	----	ਗੁਰਮੁਖਿ ਆਵਣੁ ਜਾਵਣੁ ਤੂਟਾ ॥
گُرمُکھِ کرم گُرمُکھِ نِہکرما گُرمُکھِ کرے سُ سُبھاۓ جی ء --6--	----	ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥
گُرمُکھِ سُکھیِیا منمُکھِ دُکھیِیا --	----	ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
گُرمُکھِ سنمُکھُ منمُکھِ ویمُکھیِیا --	----	ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
گُرمُکھِ ملیئے منمُکھِ وِچھُڑے گُرمُکھِ بِدھِ پّرگٹاۓ جی ء --7--	----	ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥

گُرمُکھِ اکھرُ جِتُ دھاوتُ رہتا --	-----	ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥
گُرمُکھِ اُپدیسُ دُکھُ سُکھُ سم سہتا --	-----	ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
گُرمُکھِ چال جِتُ پاربّرہمُ دھِیاۓ گُرمُکھِ کِیرتنُ گاۓ جیءُ --8--	-----	ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥
سگلی بنّٹت بنّٹائی آپے --	-----	ਸਗਲੀ ਬਣਤ ਬਣਾਈ ਆਪੇ ॥
آپے کرے کراۓ تھاپے --	-----	ਆਪੇ ਕਰੇ ਕਰਾਏ ਥਾਪੇ ॥
اِکسُ تے ہوئِئو انںّتا نانک ایکسُ ماہِ سماۓ جیءُ --36--2--9--	-----	ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
ماجھ مہلا[1] 5 -- | [1]محلا-	-----	ਮਾਝ ਮਹਲਾ ੫ ॥
پّربھُ اِناسی تا کِیا کاڑا --	-----	ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥
ہرِ بھگونّتا تا جنُ کھرا سُکھالا --	-----	ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
جیء پّران مان سُکھداتا تُونّ کرہِ سوئی سُکھُ پاوِنّیا --1--	-----	ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥
ہءُ واری جیءُ واری گُرمُکھِ منِ تنِ بھاوِنّیا --	-----	ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
تُونّ میرا پربتُ تُونّ میرا اولا تُم سنّگِ لوےَ ن لاوِنّیا --1-- رہاءُ --	-----	ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

تیرا کیتا جِس لاگے میٹھا --	----	ਤੇਰਾ ਕੀਤਾ ਜਿਸੁ ਲਾਗੈ ਮੀਠਾ ॥
گھٹِ گھٹِ پاربّرہمُ تِنِ جنِ ڈِیٹھا --	----	ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥
تھانِ تھننّترِ توُنہے توُنہے اِکو اِکُ ورتاوݨیا --2--	----	ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥
سگل منورتھ توُں دیوݨہارا --	----	ਸਗਲ ਮਨੋਰਥ ਤੂੰ ਦੇਵਣਹਾਰਾ ॥
بھگتی بھاءِ بھرے بھنڈّارا --	----	ਭਗਤੀ ਭਾਇ ਭਰੇ ਭੰਡਾਰਾ ॥
دئِیا دھارِ راکھے تُدھُ سیئی پوُرے کرمِ سماوݨیا --3--	----	ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥
انّدھ کوُپ تے کنّڈھے چاڑے --	Page# [132]	ਅੰਧ ਕੂਪ ਤੇ ਕੰਢੈ ਚਾੜੇ ॥
کرِ کِرپا داس ندرِ نِہالے --	----	ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
گُݨ گاوہِ پوُرن اِبناسی کہِ سُݨِ توٹِ ن آوݨیا --4--	----	ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥
اَیتھے اوتھے توُنہے رکھوالا --	----	ਐਥੈ ਓਥੈ ਤੂੰਹੈ ਰਖਵਾਲਾ ॥
مات گربھ مہِ تُم ہی پالا --	----	ਮਾਤ ਗਰਭ ਮਹਿ ਤੁਮ ਹੀ ਪਾਲਾ ॥
مائِیا اگنِ ن پوہے تِن کءُ رنّگِ رتے گُݨ گاوݨیا --5--	----	ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
کِیا گُݨ تیرے آکھِ سمالی --	----	ਕਿਆ ਗੁਣ ਤੇਰੇ ਆਖਿ ਸਮਾਲੀ ॥
من تن انّترِ تُدھُ ندرِ نِہالی --	----	ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥

تُونّ میرا مِیتُ ساجنُ میرا سُیامی تُدھُ بِنُ اورُ ن جانِڑیا ۔۔6۔۔	----	ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥
جِس کےُ تُونّ پّربھ بھِئیا سہائی ۔۔	----	ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥
تِسُ تتی واءُ ن لگےَ کائی ۔۔	----	ਤਿਸੁ ਤਤੀ ਵਾਉ ਨ ਲਗੈ ਕਾਈ ॥
تُو ساہِبُ[1] سرنِڑ سُکھداتا ستسنّگتِ جپِ پّرگٹاوِڑیا ۔۔7۔۔ |	----	ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥
[1]صاحِبُ۔		
تُونّ اُوچ اتھاہُ اپارُ امولا ۔۔	----	ਤੂੰ ਊਚ ਅਥਾਹੁ ਅਪਾਰੁ ਅਮੋਲਾ ॥
تُونّ ساچا ساہِبُ[1] داسُ تیرا گولا ۔۔ |	----	ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
[1]صاحِبُ۔		
تُونّ مِیرا ساچی ٹھکُرائی نانک بلِ بلِ جاوِڑیا ۔۔8۔۔3۔۔37۔۔	----	ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥
ماجھ مہلا[1] 5 گھرُ 2 ۔۔ | [1]محلا۔	----	ਮਾਝ ਮਹਲਾ ੫ ਘਰੁ ੨ ॥
نِت نِت دیُ سمالیۓَ ۔۔	----	ਨਿਤ ਨਿਤ ਦਯੁ ਸਮਾਲੀਐ ॥
مُولِ ن منہُ وِسارِیۓَ ۔۔ رہاءُ ۔۔	----	ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
سنّتا سنّگتِ پائیۓَ ۔۔	----	ਸੰਤਾ ਸੰਗਤਿ ਪਾਈਐ ॥
جِتُ جم کےَ پنّتھِ ن جائیۓَ ۔۔	----	ਜਿਤੁ ਜਮ ਕੈ ਪੰਥਿ ਨ ਜਾਈਐ ॥
توسا[1] ہرِ کا نامُ لےَ تیرے کُلہِ ن لاگےَ گالِ جیءُ ۔۔1۔۔ |	----	ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
[1]توشا۔		

جو سِمرنّدے سانْئیۓَ --	----	ਜੋ ਸਿਮਰੰਦੇ ਸਾਂਈਐ ॥
نرکِ ن سیئی پائیۓَ --	----	ਨਰਕਿ ਨ ਸੇਈ ਪਾਈਐ ॥
تتی واءُ ن لگئی جِن مَنِ وُٹھا آءِ جیءُ --2--	----	ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
سیئی سُنّدر سوہنٹے --	----	ਸੇਈ ਸੁੰਦਰ ਸੋਹਣੇ ॥
سادھسنّگِ جِن بَہنٹے --	----	ਸਾਧਸੰਗਿ ਜਿਨ ਬੈਹਣੇ ॥
ہرِ دھنُ جِنی سنّجِیا سیئی گنّبھِیر اپار جیءُ --3--	----	ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
ہرِ امِءُ رسائِنٹُ پِیوِیۓَ --	----	ਹਰਿ ਅਮਿਉ ਰਸਾਇਣੁ ਪੀਵੀਐ ॥
مُہِ ڈِٹھے جن کےَ جِیوِیۓَ --	----	ਮੁਹਿ ਡਿਠੈ ਜਨ ਕੈ ਜੀਵੀਐ ॥
کارج سبھِ سوارِ لےَ نِت پُوجہُ گُر کے پاو جیءُ --4--	----	ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
جو ہرِ کِیتا آپنٹا --	----	ਜੋ ਹਰਿ ਕੀਤਾ ਆਪਣਾ ॥
تِنہِ گُسائی جاپنٹا --	----	ਤਿਨਹਿ ਗੁਸਾਈ ਜਾਪਣਾ ॥
سو سُورا پردھانُ سو مستکِ جِس دےَ بھاگُ جیءُ --5--	----	ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
من منّدھے پرّبھُ اوگاہِیا --	----	ਮਨ ਮੰਧੇ ਪ੍ਰਭੁ ਅਵਗਾਹੀਆ ॥
ایہِ رس بھوگنٹ پاتِساہِیا[1] --	----	ਏਹਿ ਰਸ ਭੋਗਣ ਪਾਤਿਸਾਹੀਆ ॥

[1] پاتِشاہِیا-

منّدا مُولِ ن اُپجِئو ترے سچی کارے لاگِ جی ءُ --6--	----	ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
کرتا منّنِ وسائیا --	----	ਕਰਤਾ ਮੰਨਿ ਵਸਾਇਆ ॥
جنمے کا پھلُ پائیا --	----	ਜਨਮੈ ਕਾ ਫਲੁ ਪਾਇਆ ॥
منِ بھاوندا کنّتُ ہرِ تیرا تھِرُ ہویا سوہاگُ جی ءُ --7--	----	ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
اٹل پدارتھُ پائِیا --	----	ਅਟਲ ਪਦਾਰਥੁ ਪਾਇਆ ॥
بھے بھنّجن کی سرنائیا --	----	ਭੈ ਭੰਜਨ ਕੀ ਸਰਣਾਇਆ ॥
لاءِ انّچلِ نانک تارِئنُ جِتا جنمُ اپار جی ءُ --8--4--38--	----	ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
ماجھ مہلا[1] 5 گھرُ 3 -- | [1]محلا-	----	ਮਾਝ ਮਹਲਾ ੫ ਘਰੁ ੩ ॥
ہرِ جپ جپے منُ دھِیرے --1-- رہاءُ --	----	ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
سِمرِ سِمرِ گُردےءُ مِٹ گئے بھے دُورے --1--	----	ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
سرنِ آوے پاربرّہم کی تا پھِرِ کاہے جھُورے --2--	----	ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
چرن سیو سنّت سادھ کے سگل منورتھ پُورے --3--	Page# [133]	ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥

گھٹِ گھٹِ ایکُ ورتدا جلِ تھلِ مہِیئلِ پُورے --4--	----	ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥
پاپ بِناسنُ سیوِیا پوِتّر سنّتن کی دھُورے --5--	----	ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥
سبھ چھڈائی کھسمِ[1] آپِ ہرِ جپِ بھئی ٹھرُورے --6-- | [1]خصمِ-	----	ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥
کرتےَ کِیا تپاوسو دُسٹ مُۓ ہوءِ مُورے --7--	----	ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥
نانک رتا سچِ ناءِ ہرِ ویکھےَ سدا ہجُورے[1] -5--1--32--1--39--5--8-- -39-- | [1]حضُورے-	----	ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥
بارہ ماہا مانْجھ مہلا[1] 5 گھرُ 4 | [1]محلا-	----	ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
کِرتِ کرم کے وِیچھُڑے کرِ کِرپا میلہُ رام --	----	ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
چارِ کُنّٹ دہ دِس بھ٘رمے تھکِ آۓ پ٘ربھ کی سام --	----	ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥

دھینُ دُدھےَ تے باہری کِتےَ ن آوےَ کام --	----	ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
جل بِنُ ساکھ کُملاوتی اُپجہِ ناہی دام --	----	ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ہرِ ناہ ن ملیِئےَ ساجنےَ کت پائیِئےَ بِسرام --	----	ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
جِتُ گھرِ ہرِ کنّتُ ن پّر گٹئی بھٹھِ نگر سے گّرام --	----	ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
سّرب سِیگار تنّبول رس سڻُ دیہی سبھ کھام[1] -- | خام[1]-	----	ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
پّربھ سُیامی کنّت وِہوُݨیا مِیت سجݨ سبھِ جام --	----	ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
نانک کی بینںّتیِیا کرِ کرِپا دِیجےَ نامُ --	----	ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ہرِ میلہُ سُیامی سنّگِ پّربھ جِس کا نہچل دھام --1--	----	ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
چیتِ گووِنّدُ ارادھیِئےَ ہووےَ اننّدُ گھݨا --	----	ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥

سنّت جنا مِلِ پائیۓ رسنا نامُ بھنّا ـ ـ	----	ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
جِنِ پائِیا پّربھُ آپنّا آۓ تِسہِ گنّا ـ ـ	----	ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
اِکُ کھِنُ تِسُ بِنُ جِیونّا بِرتھا جنمُ جنّا ـ ـ	----	ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
جلِ تھلِ مہِیئلِ پُورِیا روِیا وِچِ ونّا ـ ـ	----	ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
سو پّربھُ چِتِ ن آوئی کِتڑا دُکھُ گنّا ـ ـ	----	ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
جِنی راوِیا سو پّربھُو تِنّنا بھاگُ منّا ـ ـ	----	ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ہرِ درسن کنّءُ منُ لوچدا نانک پِیاس منا ـ ـ	----	ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
چیتِ مِلاۓ سو پّربھُو تِس کےَ پاءِ لگا ـ ـ2ـ ـ	----	ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥
وَیساکھِ دھِیرنِ کِءُ واڈھِیا جِنا پّریم بِچھوہُ ـ ـ	----	ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

ہرِ ساجنُ پُرکھُ وِسارِ کےَ
لگی مائِیا دھوہ --

ਹਰਿ ਸਾਜਨੁ ਪੁਰਖੁ ਵਿਸਾਰਿ ਕੈ
ਲਗੀ ਮਾਇਆ ਧੋਹੁ ॥

پُتّر کلتّر ن سنّگِ دھنا
ہرِ اوِناسی اوہُ --

ਪੁਤ੍ਰ ਕਲਤ੍ਰ ਨ ਸੰਗਿ ਧਨਾ
ਹਰਿ ਅਵਿਨਾਸੀ ਓਹੁ ॥

پلچِ پلچِ سگلی مُئی
جھوُٹھےَ دھنّدھےَ موہ --

ਪਲਚਿ ਪਲਚਿ ਸਗਲੀ ਮੁਈ
ਝੂਠੈ ਧੰਧੈ ਮੋਹੁ ॥

اِکسُ ہرِ کے نام بِنُ
اگےَ لئِیئہِ کھوہ --

ਇਕਸੁ ਹਰਿ ਕੇ ਨਾਮ ਬਿਨੁ
ਅਗੈ ਲਈਅਹਿ ਖੋਹਿ ॥

دئیُ وِسارِ وِگُچݨا
پ٘ربھ بِنُ اورُ ن کوءِ --

ਦਯੁ ਵਿਸਾਰਿ ਵਿਗੁਚਣਾ
ਪ੍ਰਭ ਬਿਨੁ ਅਵਰੁ ਨ ਕੋਇ ॥

پ٘ریتم چرݨی جو لگے
تِن کی نِرمل سوءِ --

ਪ੍ਰੀਤਮ ਚਰਣੀ ਜੋ ਲਗੇ
ਤਿਨ ਕੀ ਨਿਰਮਲ ਸੋਇ ॥

نانک کی پ٘ربھ بینتی
پ٘ربھ مِلہُ پراپتِ ہوءِ --
Page# [134]
ਨਾਨਕ ਕੀ ਪ੍ਰਭ ਬੇਨਤੀ
ਪ੍ਰਭ ਮਿਲਹੁ ਪਰਾਪਤਿ ਹੋਇ ॥

وَیساکھُ سُہاوا تاں لگےَ
جا سنّتُ بھیٹےَ ہرِ سوءِ --3--

ਵੈਸਾਖੁ ਸੁਹਾਵਾ ਤਾਂ ਲਗੈ
ਜਾ ਸੰਤੁ ਭੇਟੈ ਹਰਿ ਸੋਇ ॥੩॥

ہرِ جیٹھِ جُڑنّدا لوڑیِئےَ
جِسُ اگےَ سبھِ نِونّنِ --

ਹਰਿ ਜੇਠਿ ਜੁੜੰਦਾ ਲੋੜੀਐ
ਜਿਸੁ ਅਗੈ ਸਭਿ ਨਿਵੰਨਿ ॥

ہرِ سجنڑ داونڑِ لگیا
کسےَ ن دیئی بنّنِ --

ਹਰਿ ਸਜਣ ਦਾਵਣਿ ਲਗਿਆ
ਕਿਸੈ ਨ ਦੇਈ ਬੰਨਿ ॥

مانٹک موتی نامُ پّربھ
اُن لگےَ ناہی سنّنِ --

ਮਾਣਕ ਮੋਤੀ ਨਾਮੁ ਪ੍ਰਭ
ਉਨ ਲਗੈ ਨਾਹੀ ਸੰਨਿ ॥

رنّگ سبھے نارائنٹےَ
جیتے منِ بھاونّنِ --

ਰੰਗ ਸਭੇ ਨਾਰਾਇਣੈ
ਜੇਤੇ ਮਨਿ ਭਾਵੰਨਿ ॥

جو ہرِ لوڑے سو کرے
سوئی جیء کرنّنِ --

ਜੋ ਹਰਿ ਲੋੜੇ ਸੋ ਕਰੇ
ਸੋਈ ਜੀਅ ਕਰੰਨਿ ॥

جو پّربھِ کیتے آپنٹے
سیئی کہیئہِ دھنّنِ --

ਜੋ ਪ੍ਰਭਿ ਕੀਤੇ ਆਪਣੇ
ਸੇਈ ਕਹੀਅਹਿ ਧੰਨਿ ॥

آپنڑ لییا جے ملےَ
وِچھُڑِ کِءُ رووَنّنِ --

ਆਪਣ ਲੀਆ ਜੇ ਮਿਲੈ
ਵਿਛੁੜਿ ਕਿਉ ਰੋਵੰਨਿ ॥

سادھُو سنّگُ پراپتے
نانک رنّگ مانٹنّنِ --

ਸਾਧੂ ਸੰਗੁ ਪਰਾਪਤੇ
ਨਾਨਕ ਰੰਗ ਮਾਣੰਨਿ ॥

ہرِ جیٹھُ رنّگیلا تِسُ دھنٹی
جِس کےَ بھاگُ متھنّنِ --4--

ਹਰਿ ਜੇਠੁ ਰੰਗੀਲਾ ਤਿਸੁ ਧਣੀ
ਜਿਸ ਕੈ ਭਾਗੁ ਮਥੰਨਿ ॥੪॥

آساڑُ تپنّدا تِسُ لگےَ
ہرِ ناہُ ن جِنّا پاسِ --

ਆਸਾੜੁ ਤਪੰਦਾ ਤਿਸੁ ਲਗੈ
ਹਰਿ ਨਾਹੁ ਨ ਜਿੰਨਾ ਪਾਸਿ ॥

جگجیون پُرکھُ تیاگِ کے مانُس سنّدی آس --	-----	ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
دُیے بھاءِ وِگُچیۓ گلِ پئیسُ جم کی پھاس --	-----	ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
جیہا بیجے سو لُنّے متھے جو لِکھیاسُ --	-----	ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
رَینڑ وِہانڑی پچھُتانڑی اُٹھِ چلی گئی نِراس --	-----	ਰੈਣ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
جِن کو سادھُو بھیٹیۓ سو درگہ ہوءِ کھلاسُ[1] -- | [1]خلاسُ-	-----	ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
کرِ کِرپا پّربھ آپنڑی تیرے درسن ہوءِ پِیاس --	-----	ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
پّربھ تُدھُ بِنُ دُوجا کو نہی نانک کی ارداسِ[1] -- | [1]عرداسِ-	-----	ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
آساڑُ سُہنّدا تِسُ لگے جِسُ منِ ہرِ چرنڑ نِواس --5--	-----	ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
ساونڑِ سرسی کامنڑی چرن کمل سِءُ پِیارُ --	-----	ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥

مَنُ تَنُ رتا سچ رنّگِ اِکو نامُ ادھارُ ـــ	----	ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
بِکھیا رنّگ کُوڑاوِیا دِسن سبھے چھارُ ـــ	----	ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ہرِ انّمّرِت بُونّد سُہاوڑٹی مِلِ سادھُوپِیوڑٹہارُ ـــ	----	ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
وڑٹُ تِڑٹُ پّربھ سنّگِ مئُلِیا سنّمّرتھ پُرکھ اپارُ ـــ	----	ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ہرِ ملڑٹےَ نو منُ لوچدا کرمِ مِلاوڑٹہارُ ـــ	----	ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
جِنی سکھیۓ پّربھُ پائِیا ہنّءُ تِن کےَ سد بلِہار ـــ	----	ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
نانک ہرِ جی مِئیا کرِ سبدِ سوارڑٹہارُ ـــ	----	ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ساوڑٹُ تِنا سُہاگڑٹی جِن رام نامُ اُرِ ہارُ ـــ6ـــ	----	ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥
بھادُءِ بھرمِ بھُلاڑٹِیا دُوجےَ لگا ہیتُ ـــ	----	ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

لکھ سِیگار بݨائِیا کارِج ناہی کیتُ --	-----	ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
جِتُ دِنِ دیہ بِنسی تِتُ ویلے کہسنِ پ۪ریتُ --	-----	ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
پکڑِ چلائِنِ دُوت جم کسےَ ن دینی بھیتُ --	-----	ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
چھڈِ کھڑوتے کھِنےَ ماہِ جِن سِءُ لگا ہیتُ --	-----	ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ہتھ مروڑے تنُ کپے سِیاہہُ ہویا سیتُ --	-----	ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
جیہا بیجے سو لُݨےَ کرما سنّدڑا کھیتُ --	-----	ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
نانک پ۪ربھ سرݨاگتی چرݨ بوہِتھ پ۪ربھ دیتُ --	-----	ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
سے بھادُءِ نرکِ ن پائِئہِ گُرُ رکھݨ والا ہیتُ --7--	-----	ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
اسُنِ پ۪ریم اُماہڑا کِءُ ملیٔےَ ہرِ جاءِ --	-----	ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥

Page# [135]

ਮਨਿ ਤਨਿ ਪਿਆਸ ਦਰਸਨ ਘਣੀ
ਕੋਈ ਆਣਿ ਮਿਲਾਵੈ ਮਾਇ ॥

مَنِ تَنِ پِیاس درسن گھنّی
کوئی آنْ مِلاوے ماءِ --

ਸੰਤ ਸਹਾਈ ਪ੍ਰੇਮ ਕੇ
ਹਉ ਤਿਨ ਕੈ ਲਾਗਾ ਪਾਇ ॥

سنّت سہائی پّریم کے
ہءُ تِن کےَ لاگا پاءِ --

ਵਿਣੁ ਪ੍ਰਭ ਕਿਉ ਸੁਖੁ ਪਾਈਐ
ਦੂਜੀ ਨਾਹੀ ਜਾਇ ॥

وِنُْ پّربھ کِءُ سُکھُ پائیۓ
دُوجی ناہی جاءِ --

ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ
ਸੇ ਤ੍ਰਿਪਤਿ ਰਹੇ ਆਘਾਇ ॥

جِنّہی چاکھِیا پّریم رسُ
سے ترِپتِ رہے آگھاءِ --

ਆਪੁ ਤਿਆਗਿ ਬਿਨਤੀ ਕਰਹਿ
ਲੇਹੁ ਪ੍ਰਭੂ ਲੜਿ ਲਾਇ ॥

آپُ تِیاگ بِنتی کرہِ
لیہُ پّربھُو لڑِ لاءِ --

ਜੋ ਹਰਿ ਕੰਤਿ ਮਿਲਾਈਆ
ਸਿ ਵਿਛੁੜਿ ਕਤਹਿ ਨ ਜਾਇ ॥

جو ہرِ کنّتِ مِلائیِیا
سِ وِچھُڑِ کتہِ ن جاءِ --

ਪ੍ਰਭ ਵਿਣੁ ਦੂਜਾ ਕੋ ਨਹੀ
ਨਾਨਕ ਹਰਿ ਸਰਣਾਇ ॥

پّربھ وِنُْ دُوجا کو نہی
نانک ہرِ سرنْاءِ --

ਅਸੂ ਸੁਖੀ ਵਸੰਦੀਆ
ਜਿਨਾ ਮਇਆ ਹਰਿ ਰਾਇ ॥੮॥

اسُو سُکھی وسنّدِییا
جِنا مئِیا ہرِ راءِ --8--

ਕਤਿਕਿ ਕਰਮ ਕਮਾਵਣੇ
ਦੋਸੁ ਨ ਕਾਹੂ ਜੋਗੁ ॥

کتِکِ کرم کماونْے
دوسُ ن کاہُو جوگُ --

پرمیسر تے بھُلیا وِیاپن سبھے روگ --	----	ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗ ॥
ویمُکھ ہوئے رام تے لگن جنم وِجوگ --	----	ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
کھِن مہِ کئُڑے ہوءِ گئے جتڑے مائیا بھوگ --	----	ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
وِچ ن کوئی کرِ سکےَ کِس تھےَ رووہِ روج[1] -- | [1]روز-	----	ਵਿਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
کیتا کِچھُو ن ہووئی لِکھِیا دھُرِ سنّجوگ --	----	ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
وڈبھاگی میرا پّربھ ملےَ تاں اُترہِ سبھِ بِئوگ --	----	ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭਿ ਬਿਓਗ ॥
نانک کءُ پّربھ راکھِ لیہِ میرے ساہِب[1] بنّدی موچ -- | [1]صاحِب-	----	ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
کتِک ہووےَ سادھسنّگُ بِنسہِ سبھے سوچ --9--	----	ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥
منّگھِرِ ماہِ سوہنّدِییا ہرِ پِر سنّگِ بیَٹھڑِییاہ --	----	ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

تِن کی سوبھا کِیا گنٹی جِ ساہِبِ[1] میلڑِییاہ -- | [1]صاحِبِ-	----	ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
تنُ منُ مئُلِیا رام سِءُ سنّگِ سادھ سہیلڑِییاہ --	----	ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
سادھ جنا تے باہری سے رہنِ اِکیلڑِییاہ --	----	ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
تِن دُکھُ ن کبھو اُترے سے جم کے وسِ پڑِییاہ --	----	ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
جِنی راوِیا پّربھُ آپٹا سے دِسنِ نِت کھڑِییاہ --	----	ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
رتن جویہر لال ہرِ کنّٹھِ تِنا جڑِییاہ --	----	ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
نانک بانْچھے دھوڑِ تِن پّربھ سرٹٔی درِ پڑِییاہ --	----	ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
منّگھِرِ پّربھُ آرادھنٹا بہُڑِ ن جنمڑِییاہ --10--	----	ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
پوکھِ تُکھارُ ن وِیاپئی کنّٹھِ مِلیا ہرِ ناہُ --	----	ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

مَنُ بیدھِیا چرنارِبِنّد
درسنِ لگڑا ساہُ --

ਮਨੁ ਬੇਧਿਆ ਚਰਨਾਰਬਿੰਦ
ਦਰਸਨਿ ਲਗੜਾ ਸਾਹੁ ॥

اوٹ گووِنّد گوپال راءِ
سیوا سُیامی لاہُ --

ਓਟ ਗੋਵਿੰਦ ਗੋਪਾਲ ਰਾਇ
ਸੇਵਾ ਸੁਆਮੀ ਲਾਹੁ ॥

بِکھِیا پوہِ ن سکئی
مِلِ سادھُو گُنْ گاہُ --

ਬਿਖਿਆ ਪੋਹਿ ਨ ਸਕਈ
ਮਿਲਿ ਸਾਧੂ ਗੁਣ ਗਾਹੁ ॥

جہ تے اُپجی تہ مِلی
سچی پرِیتِ سماہُ --

ਜਹ ਤੇ ਉਪਜੀ ਤਹ ਮਿਲੀ
ਸਚੀ ਪ੍ਰੀਤਿ ਸਮਾਹੁ ॥

کرُ گہِ لِینی پاربرّہمِ
بہُڑِ ن وِچھُڑِییاہُ --

ਕਰੁ ਗਹਿ ਲੀਨੀ ਪਾਰਬ੍ਰਹਮਿ
ਬਹੁੜਿ ਨ ਵਿਛੁੜੀਆਹੁ ॥

بارِ جاءُ لکھ بیرِییا
ہرِ سجنُ اگم اگاہُ --

ਬਾਰਿ ਜਾਉ ਲਖ ਬੇਰੀਆ
ਹਰਿ ਸਜਣੁ ਅਗਮ ਅਗਾਹੁ ॥

سرم پئی نارائنٔے
نانکُ درِپئِیاہُ --

ਸਰਮ ਪਈ ਨਾਰਾਇਣੈ
ਨਾਨਕ ਦਰਿ ਪਈਆਹੁ ॥

پوکھُ سوہنّدا[1] سرب سُکھ
جِسُ بکھسے[2] ویپرواہُ --11--

[1]سوہنّدا۔ | [2]بخشے۔

ਪੋਖੁ ਸੁੋਹੰਦਾ ਸਰਬ ਸੁਖ
ਜਿਸੁ ਬਖਸੇ ਵੇਪਰਵਾਹੁ ॥੧੧॥

ماگھِ مجنُ سنّگِ سادھُویا
دھُوڑی کرِ اِسنانُ --

ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸਨਾਨੁ ॥

ہرِ کا نامُ دھِیاءِ سُنھِ سبھنا نوٗ کرِ دانُ --	----	ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
جنم کرم ملُ اُترےَ من تے جاءِ گُمانُ --	----	ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
کامِ کرودھِ ن موہیِئےَ بنسےَ لوبھُ سُیانُ --	Page# [136]	ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
سچےَ مارگِ چلدِیا اُستتِ کرے جہانُ --	----	ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
اٹھسٹھِ تیِرتھ سگل پُنّن جیء دئِیا پروانُ --	----	ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
جِس نوٗ دیوےَ دئِیا کرِ سوئی پُرکھُ سُجانُ --	----	ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
جِنا مِلِیا پ٘ربھُ آپنھا نانک تِن کُربانُ[1] -- | قُربانُ[1]-	----	ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ماگھِ سُچے سے کانْڈھِیئہِ جِن پوٗرا گُرُ مِہروانُ --12--	----	ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
پھلگُنھِ انںد اُپارجنا ہرِ سجنھ پ٘رگٹے آءِ --	----	ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

ਸੰਤ ਸਹਾਈ ਰਾਮ ਕੇ
ਕਰਿ ਕਿਰਪਾ ਦੀਆ ਮਿਲਾਇ ॥

سنّت سہائی رام کے
کرِ کرپا دِییا مِلاءِ --

ਸੇਜ ਸੁਹਾਵੀ ਸਰਬ ਸੁਖ
ਹੁਣਿ ਦੁਖਾ ਨਾਹੀ ਜਾਇ ॥

سیج سُہاوی سرب سُکھ
ہُنڑِ دُکھا ناہی جاءِ --

ਇਛ ਪੁਨੀ ਵਡਭਾਗਣੀ
ਵਰੁ ਪਾਇਆ ਹਰਿ ਰਾਇ ॥

اِچھ پُنی وڈبھاگنڑی
ورُ پائِیا ہرِ راءِ --

ਮਿਲਿ ਸਹੀਆ ਮੰਗਲੁ ਗਾਵਹੀ
ਗੀਤ ਗੋਵਿੰਦ ਅਲਾਇ ॥

مِل سہیِیا منّگلُ گاوہی
گِیت گووِنّد الاءِ --

ਹਰਿ ਜੇਹਾ ਅਵਰੁ ਨ ਦਿਸਈ
ਕੋਈ ਦੂਜਾ ਲਵੈ ਨ ਲਾਇ ॥

ہرِ جیہا اورُ ن دِسئی
کوئی دُوجا لوے ن لاءِ --

ਹਲਤੁ ਪਲਤੁ ਸਵਾਰਿਓਨੁ
ਨਿਹਚਲ ਦਿਤੀਅਨੁ ਜਾਇ ॥

ہلتُ پلتُ سوارِئونُ
نِہچل دِتیئنُ جاءِ --

ਸੰਸਾਰ ਸਾਗਰ ਤੇ ਰਖਿਅਨੁ
ਬਹੁੜਿ ਨ ਜਨਮੈ ਧਾਇ ॥

سنّسار ساگر تے رکھِئنُ
بہُڑِ ن جنمے دھاءِ --

ਜਿਹਵਾ ਏਕ ਅਨੇਕ ਗੁਣ
ਤਰੇ ਨਾਨਕ ਚਰਣੀ ਪਾਇ ॥

جِہوا ایک انیک گُنڑ
ترے نانک چرنڑی پاءِ --

ਫਲਗੁਣਿ ਨਿਤ ਸਲਾਹੀਐ
ਜਿਸ ਨੋ ਤਿਲੁ ਨ ਤਮਾਇ ॥੧੩॥

پھلگُنڑِ نِت سلاہیئے[1]
جِس نو تِلُ ن تماءِ[2] --13--

[1] سلاحیئے-
[2] طماع-

جِن جِن نامُ دھِیائِیا تِن کے کاج سرے --	----	ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥
ہرِ گُرُ پُورا آرادھِیا درگہ سچِ کھرے --	----	ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥
سرب سُکھا ندھِ چرنڻ ہرِ بھئُجلُ بِکھمُ ترے --	----	ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥
پّریم بھگتِ تِن پائِیا بِکھِیا ناہِ جرے --	----	ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥
کُوڑ گئے دُبِدھا نسی پُورن سچِ بھرے --	----	ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥
پاربّرہمُ پّربھُ سیودے من انّدرِ ایکُ دھرے --	----	ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥
ماہ دِوس مُورت بھلے جِس کءُ ندرِ کرے --	----	ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
نانکُ منّگے درس دانُ کِرپا کرہُ ہرے --14--1--	----	ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥
ماجھ مہلا[1] 5 دِن رَینڑِ	----	ਮਾਝ ਮਹਲਾ ੫ ਦਿਨ ਰੈਣਿ
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥

[1] محلا -

سیوی سِتگُرُ آپݨا ہرِ سِمری دِن سبھِ رَیݨ --	----	ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥
آپُ تِیاگِ سرݨی پواں مُکھِ بولی مِٹھڑے وَیݨ --	----	ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥
جنم جنم کا وِچھُڑِیا ہرِ میلہُ سجݨُ سَیݨ --	----	ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥
جو جیء ہرِ تے وِچھُڑے سے سُکھِ ن وسنِ بھَیݨ --	----	ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥
ہرِ پِرِ بِنُ چَینُ ن پائیئَ کھوجِ ڈِٹھے سبھِ گَیݨ --	----	ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥
آپ کماݨےَ وِچھُڑی دوسُ ن کاہُو دیݨ --	----	ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥
کرِ کِرپا پرّبھ راکھِ لیہُ ہورُ ناہی کرݨ کریݨ --	----	ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥
ہرِ تُدھُ وِݨُ کھاکُو[1] رُولݨا کہِیئَ کِتھےَ وَیݨ -- | [1]خاکو۔	----	ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥
نانک کی بینںتِیا ہرِ سُرجنُ دیکھا نَیݨ --1--	----	ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥

جیء کی بِرتھا سو سُنڑے ہرِ سمّرتھ پُرکھُ اپارُ ـ ـ	----	ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥
مرنڑِ جیونڑِ آرادھنڑا سبھنا کا آدھارُ ـ ـ	----	ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥
سسُرے سئیۓ تِسُ کنّت کی وڈا جِسُ پروارُ ـ ـ	Page# [137]	ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥
اُوچا اگم اگادھِ بودھ کِچھُ انّتُ ن پاراوارُ ـ ـ	----	ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥
سیوا سا تِسُ بھاوسی سنّتا کی ہوءِ چھارُ ـ ـ	----	ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥
دِینا ناتھ دَییال دیو پتِت اُدھارنڑہارُ ـ ـ	----	ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥
آدِ جُگادی رکھدا سچُ نامُ کرتارُ ـ ـ	----	ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥
کِیمتِ[1] کوءِ ن جانڑئی کو ناہی تولنڑہارُ ـ ـ | [1]قیمتِ ـ	----	ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥
من تن انّترِ وِس رہے نانک نہی سُمارُ[1] ـ ـ | [1]شُمارُ ـ	----	ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥

دِنُ رَینڑِ جِ پّربھ کنّ ءُ سیودے تِن کےَ سد بلِہار --2--	----	ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥
سنّت ارادھنِ سد سدا سبھنا کا بکھسِنّدُ[1] -- | [1].بخشِنّدُ-	----	ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥
جی ءُ پِنّڈُ جِنِ ساجِیا کرِ کِرپا دِتِینُ جِنّدُ --	----	ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥
گُر سبدی آرادھیےَ جپِیےَ نِرمل منّتُ --	----	ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥
کِیمتِ[1] کہنڑُ ن جائیےَ پریسرُ بیئنّتُ -- | [1]قیمتِ-	----	ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥
جِسُ منِ وسےَ نرائِنْو سو کہِیےَ بھگونّتُ --	----	ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥
جی ء کی لوچا پُورِیےَ ملےَ سُیامی کنّتُ --	----	ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥
نانکُ جِیوےَ جپِ ہری دوکھ سبھے ہی ہنّتُ --	----	ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥
دِنُ رَینڑِ جِسُ ن وِسرےَ سو ہرِیا ہووےَ جنّتُ --3--	----	ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥

سرب کلا پّربھ پُورنّو منّجُ نِمانڑی تھاءُ ۔۔	----	ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥
ہرِ اوٹ گہی من انّدرے جپِ جپِ جِیواں ناءُ ۔۔	----	ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥
کرِ کِرپا پّربھ آپڑی جن دھُوڑی سنّگِ سماءُ ۔۔	----	ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥
جِءُ تُوںّ راکھِہِ تِءُ رہا تیرا دِتا پَینا کھاءُ ۔۔	----	ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥
اُدمُ سوئی کراءِ پّربھ مِلِ سادھُو گُنڑ گاءُ ۔۔	----	ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥
دُوجی جاءِ ن سُجھئی کِتھےَ کُوکڑ جاءُ ۔۔	----	ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥
اِگیان بِناسن تم ہرنڑ اُوچے اگم اماءُ ۔۔	----	ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥
منُ وِچھُڑِیا ہرِ میلیئےَ نانک ایہُ سُیاءُ ۔۔	----	ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥
سرب کلِیانڑا تِتُ دِنِ ہرِ پرسی گُر کے پاءُ ۔۔4۔۔1۔۔	----	ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥
وار ماجھ کی تتھا سلوک مہلا[1] 1 | محلا[1]۔	----	ਵਾਰ ਮਾਝ ਕੀ ਤਥਾ ਸਲੋਕ ਮਹਲਾ ੧

ملك مُرِید تتھا چنڈرہڑا سوہِیا کی دھُنی گاونٌی --	----	ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥
ੴ سِتنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
سلوکُ م: 1 --	----	ਸਲੋਕੁ ਮਃ ੧ ॥
گُرُ داتا گُرُ ہِوے گھرُ گُرُ دِیپکُ تِہ لوءِ --	----	ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥
امر پدارتھُ نانکا مَنِ مانِئےَ سُکھُ ہوءِ --1--	----	ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥
م: 1 --	----	ਮਃ ੧ ॥
پہلےَ پِیارِ لگا تھنؚ دُدھِ --	----	ਪਹਿਲੈ ਪਿਆਰਿ ਲਗਾ ਥਣ ਦੁਧਿ ॥
دُوجےَ ماءِ باپ کی سُدھِ --	----	ਦੂਜੈ ਮਾਇ ਬਾਪ ਕੀ ਸੁਧਿ ॥
تیجےَ بھیا بھابھی بیب --	----	ਤੀਜੈ ਭਯਾ ਭਾਭੀ ਬੇਬ ॥
چئُتھےَ پِیارِ اُپنّنی کھیڈ --	----	ਚਉਥੈ ਪਿਆਰਿ ਉਪੰਨੀ ਖੇਡ ॥
پنّجوےَ کھانؚ پِیئنؚ کی دھاتُ --	----	ਪੰਜਵੈ ਖਾਣ ਪੀਅਣ ਕੀ ਧਾਤੁ ॥
چھِوےَ کامُ ن پُچھےَ جاتِ[1] -- | [1]زاتِ-	----	ਛਿਵੈ ਕਾਮੁ ਨ ਪੁਛੈ ਜਾਤਿ ॥
ستوےَ سنّجِ کِیا گھر واسُ --	----	ਸਤਵੈ ਸੰਜਿ ਕੀਆ ਘਰ ਵਾਸੁ ॥
اٹھوےَ کرودھُ ہویا تن ناسُ --	----	ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ناوےَ دھئُلے اُٹھے ساہ --	----	ਨਾਵੈ ਧਉਲੇ ਉਭੇ ਸਾਹ ॥
دسوےَ ددھا ہویا سُیاہ --	----	ਦਸਵੈ ਦਧਾ ਹੋਆ ਸੁਆਹ ॥

گئے سِگیت پُکاری دھاہ --	----	ਗਏ ਸਿਗੀਤ ਪੁਕਾਰੀ ਧਾਹ ॥
اُڈِیا ہنّس دسائے راہ --	----	ਉਡਿਆ ਹੰਸੁ ਦਸਾਏ ਰਾਹ ॥
آئیا گئِیا مُئِیا ناءُ --	Page# [138]	ਆਇਆ ਗਇਆ ਮੁਇਆ ਨਾਉ ॥
پِچھے پتلِ سدِہُ کاو --	----	ਪਿਛੈ ਪਤਲਿ ਸਦਿਹੁ ਕਾਵ ॥
نانک منمُکھِ اندھُ پیارُ --	----	ਨਾਨਕ ਮਨਮੁਖਿ ਅੰਧੁ ਪਿਆਰੁ ॥
باجھ گُرو ڈُبا سنّسارُ --2--	----	ਬਾਝੁ ਗੁਰੂ ਡੁਬਾ ਸੰਸਾਰੁ ॥੨॥
م: 1 --	----	ਮਃ ੧ ॥
دس بالتݨِ بیس روݨِ تیِسا کا سُنّدرُ کہاوے --	----	ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
چالیِسی پُرُ ہوءِ پچاسی پگُ کھِسے سٹھی کے بوڈھیپا آوے --	----	ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
سترِ کا متہیݨُ اسیِہاں کا وِیُہارُ ن پاوے --	----	ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
نوے کا سِہجاسݨی مُولِ ن جاݨے اپ بلُ --	----	ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
ڈھنڈھولِمُ ڈھُوڈھِمُ ڈِٹھُ مے نانک جگُ دھوئے کا دھولہرُ --3--	----	ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥
پئُڑی --	----	ਪਉੜੀ ॥

تُونّ کرتا پُرکھُ اگنّمُ ہےَ آپِ سّرِسٹِ اُپاتی ۔۔	-----	ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
رنّگ پرنّگ اُپارجنا بہُ بہُ بِدھِ بھاتی ۔۔	-----	ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
تُونّ جاݨہِ جِنِ اُپائیئےَ سبھُ کھیلُ تُماتی ۔۔	-----	ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
اِکِ آوہِ اِکِ جاہِ اُٹھِ بِنُ ناوےَ مرِ جاتی ۔۔	-----	ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
گُرمُکھِ رنّگِ چلُولیا رنّگِ ہرِ رنّگِ راتی ۔۔	-----	ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
سو سیوہُ ستِ نِرنّجنو ہرِ پُرکھُ بِدھاتی ۔۔	-----	ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
تُونّ آپے آپِ سُجاݨُ ہےَ وڈ پُرکھُ وڈاتی ۔۔	-----	ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
جو منِ چِتِ تُدھُ دھِیائِدے میرے سچِیا بلِ بلِ ہءُ تِن جاتی ۔۔1۔۔	-----	ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥
سلوک م: 1 ۔۔	-----	ਸਲੋਕ ਮਃ ੧ ॥
جیءُ پاءِ تنُ ساجِیا رکھِیا بنّت بنّاءِ ۔۔	-----	ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥

اکھی دیکھے جہوا بولے کنّی سُرتِ سماءِ --	ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
پَیری چلے ہتھی کرنا دِتا پَینے کھاءِ --	ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
جِن رچِ رچیا تِسہِ ن جانے انّدھا انّدھُ کماءِ --	ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
جا بھجے تا ٹھیکرُ ہووے گھاڑت گھڑی ن جاءِ --	ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
نانک گُر بِنُ ناہِ پتِ پتِ وِنُّ پارِ ن پاءِ --1--	ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥
م: 2 --	ਮਃ ੨ ॥
دینْدے تھاوہُ دِتا چنّگا منمُکھِ ایسا جانئیۓ --	ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
سُرتِ متِ چتُرائی تا کی کِیا کرِ آکھِ وکھانئیۓ --	ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
انّترِ بہِ کے کرم کماوے سو چہُ کُنّڈی جانئیۓ --	ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
جو دھرمُ کماوے تِس دھرم ناءُ ہووے پاپ کماڻے پاپی جانئیۓ --	ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥

تُوںّ آپے کھیل کرہِ سبھِ کرتے کِیا دُوجا آکھِ وکھاݨیٔےَ --	----	ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
جِچرُ تیری جوتِ تِچرُ جوتی وِچِ تُوںّ بولہِ وِݨُ جوتی کوئی کِچھُ کرہُ دِکھا سِیاݨیٔےَ --	----	ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
نانک گُرمُکھِ ندری آئِیا ہرِ اِکو سُگھڑُ سُجاݨیٔےَ --2--	----	ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥
پئُڑی --	----	ਪਉੜੀ ॥
تُدھُ آپےَ جگتُ اُپاءِ کےَ تُدھُ آپےَ دھنّدھےَ لائِیا --	----	ਤੁਧੁ ਆਪੈ ਜਗਤੁ ਉਪਾਇ ਕੈ ਤੁਧੁ ਆਪੈ ਧੰਧੈ ਲਾਇਆ ॥
موہ ٹھگئُلی پاءِ کےَ تُدھُ آپہُ جگتُ کھُیائِیا --	----	ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
تِسنا انّدرِ اگنِ ہےَ نہ تِپتےَ بھُکھا تِہائِیا --	----	ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
سہسا اِہُ سنّسارُ ہےَ مرِ جنّمےَ آئِیا جائِیا --	----	ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
بِنُ ستِگر موہُ ن تُٹئی سبھِ تھکے کرم کمائِیا --	----	ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
گُرمتی نامُ دھِیائیٔےَ سُکھِ رجا جا تُدھُ بھائِیا --	----	ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥

ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥	----	کُلُ اُدھارے آپڑٹا دھنّنُ جنڑیدی مائِیا --
ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥	Page# [139]	سوبھا سُرتِ سُہاوڑٹی جِنِ ہرِ سیتی چِتُ لائِیا --2--
ਸਲੋਕ ਮਃ ੨ ॥	----	سلوک م: 2 --
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥	----	اکھی باجھہُ ویکھڑٹا وِڑٹُ کنّنا سُنڑٹا --
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥	----	پَیرا باجھہُ چلڑٹا وِڑٹُ ہتھا کرڑٹا --
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥	----	جِبھےَ باجھہُ بولڑٹا اِءُ جِیوت مرڑٹا --
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥	----	نانک ہُکمُ[1] پچھاڑٹِ کےَ تءُ کھسمےَ[2] مِلڑٹا --1-- | [1]حُکمُ ۔ [2]خصمےَ ۔
ਮਃ ੨ ॥	----	م: 2 --
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥	----	دِسےَ سُنڑٹیِءَ جاڑٹیِءَ ساءُ ن پائِیا جاءِ --
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥	----	رُہلا ٹُنّڈا انّدھُلا کِءُ گلِ لگےَ دھاءِ --

بھےَ کے چرنْ کر بھاو کے لوئِنْ سُرتِ کرےءِ --	----	ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
نانکُ کہےَ سِیانْیئے اِو کنّت مِلاوا ہوءِ --2--	----	ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
پئُڑی --	----	ਪਉੜੀ ॥
سدا سدا تُونّ ایکُ ہےَ تُدھُ دُوجا کھیلُ رچاِئیا --	----	ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
ہئُمےَ گربُ اُپاءِ کےَ لوبھُ انّترِ جنّتا پاِئیا --	----	ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
جِءُ بھاوےَ تِءُ رکھُ تُو سبھ کرے تیرا کراِئیا --	----	ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
اِکنا بکھسہِ[1] میلِ لَیہِ گُرمتی تُدھےَ لاِئیا -- | [1]بخشہِ-	----	ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
اِکِ کھڑے کرہِ تیری چاکری وِنُّ ناوےَ ہورُ ن بھاِئیا --	----	ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ہورُ کار ویکار ہےَ اِکِ سچی کارےَ لاِئیا --	----	ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
پُتُ کلتُ کُٹنّبُ ہےَ اِکِ الپتُ رہے جو تُدھُ بھاِئیا --	----	ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥

اوہِ اندرہُ باہرہُ نِرملے سچے ناءِ سمائِیا --3--	----	ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
سلوکُ م: 1 --	----	ਸਲੋਕੁ ਮਃ ੧ ॥
سُئِنے کےَ پربتِ گُپھا کرِی کےَ پانْی پئِیالِ --	----	ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥
کےَ وِچِ دھرتی کےَ آکاسی اُردھِ رہا سِرِ بھارِ --	----	ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥
پُرُ کرِ کائِیا کپڑُ پہِرا دھووا سدا کارِ --	----	ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥
بگا رتا پِیئلا کالا بیدا کری پُکار --	----	ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥
ہوءِ کُچِیلُ رہا مل دھاری دُرمتِ متِ وِکار --	----	ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥
نا ہءُ نا مےَ نا ہءُ ہووا نانک سبدُ وِیچارِ --1--	----	ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥
م: 1 --	----	ਮਃ ੧ ॥
وسترِ پکھالِ پکھالے کائِیا آپے سنّجمِ ہووے --	----	ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥

انترِ مَیلُ لگی نہی جانئے باہرہُ مل مِل دھووے --	----	ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥
اندھا بھُولِ پئیا جم جالے --	----	ਅੰਧਾ ਭੂਲਿ ਪਇਆ ਜਮ ਜਾਲੇ ॥
وستُ پرائی اپنی کرِ جانئے ہئُمےَ وِچ دُکھُ گھالے --	----	ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
نانکَ گرُمُکھِ ہئُمےَ تُٹےَ تا ہرِ ہرِ نامُ دھِیاوے --	----	ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥
نامُ جپے نامو آرادھے نامے سُکھِ سماوے --2--	----	ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥
پوڑی --	----	ਪਵੜੀ ॥
کائِیا ہنّسِ سنّجوگُ میلِ مِلائِیا --	----	ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
تِن ہی کِیا وِجوگُ جِن اُپائِیا --	----	ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥
مُورکھُ بھوگے بھوگُ دُکھ سبائِیا --	----	ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
سُکھہُ اُٹھے روگ پاپ کمائِیا --	----	ਸੁਖਹੁ ਉਠੇ ਰੋਗ ਪਾਪ ਕਮਾਇਆ ॥

ہرکھہُ سوگُ وِجوگُ اُپاءِ کھپائِیا ــــ	----	ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
مُورکھ گنٹت گنٹاءِ جھگڑا پائِیا ــــ	----	ਮੂਰਖ ਗਣਤ ਗਣਾਇ ਝਗੜਾ ਪਾਇਆ ॥
ستِگُر ہتھِ نِبیڑُ جھگڑُ چُکائِیا ــــ	----	ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
کرتا کرے سُ ہوگُ ن حلےَ چلائِیا ــــ4ــــ	----	ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
سلوک م: 1 ــــ	----	ਸਲੋਕ ਮਃ ੧ ॥
کُوڑُ بولِ مُردارُ کھاءِ ــــ	----	ਕੂੜੁ ਬੋਲਿ ਮੁਰਦਾਰੁ ਖਾਇ ॥
اوری نو سمجھاوݨِ جاءِ ــــ	Page# [140]	ਅਵਰੀ ਨੋ ਸਮਝਾਵਣਿ ਜਾਇ ॥
مُٹھا آپ مُہائے ساتھےَ ــــ	----	ਮੁਠਾ ਆਪਿ ਮੁਹਾਏ ਸਾਥੈ ॥
نانک اَیسا آگُو جاپےَ ــــ1ــــ	----	ਨਾਨਕ ਐਸਾ ਆਗੂ ਜਾਪੈ ॥੧॥
مہلا[1] 4 ــــ | محلا[1]ـ	----	ਮਹਲਾ ੪ ॥
جِس دےَ اندّرِ سچُ ہےَ سو سچا نامُ مُکھِ سچُ الاۓ ــــ	----	ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
اوہُ ہرِ مارگِ آپِ چلدا ہورنا نو ہرِ مارگِ پاۓ ــــ	----	ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥

جے اگےَ تیرتھ ہوءِ تا ملُ لہَے چھپڑِ ناتےَ سگوی ملُ لاۓ --	----	ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
تیرتھُ پُورا ستگُرو جو اندِنُ ہرِ ہرِ نامُ دھیاۓ --	----	ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
اوہُ آپِ چھُٹا کُٹنّب سِءُ دے ہرِ ہرِ نامُ سبھ سّرِسٹِ چھڈاۓ --	----	ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
جن نانک تِس بلِہارنےَ جو آپِ جپےَ اورا نامُ جپاۓ --2--	----	ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥
پئُڑی --	----	ਪਉੜੀ ॥
اِکِ کنّد مُولُ چُنِ کھاہِ ونْ کھنّڈِ واسا --	----	ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
اِکِ بھگوا ویسُ کرِ پھرہِ جوگی سنّیاسا --	----	ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
اندّرِ ترِسنا بہُتُ چھادن بھوجن کی آسا --	----	ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
برِتھا جنمُ گواءِ ن گِرہی ن اُداسا --	----	ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
جمکالُ سِرہُ ن اُترے ترِبدھِ منسا --	----	ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥

گُرمتی کالُ ن آوے نیڑے جا ہووے داسنِ داسا --	----	ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
سچا سبدُ سچُ منِ گھر ہی ماہِ اُداسا --	----	ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
نانک ستِگُر سیونِ آپنٹا سے آسا تے نِراسا --5--	----	ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
سلوک م: 1 --	----	ਸਲੋਕ ਮਃ ੧ ॥
جے رتُ لگے کپڑے جاما ہوءِ پلیتُ --	----	ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
جو رتُ پیوہِ مانٹسا تِن کِءُ نِرملُ چیتُ --	----	ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
نانک ناءُ کھُداءِ[1] کا دِلِ ہچھے مُکھِ لیہُ -- | [1]خُداءِ-	----	ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
اورِ دِواجے دُنی کے جھُوٹھے امل[1] کریہُ --1-- | [1]عمل-	----	ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥
م: 1 --	----	ਮਃ ੧ ॥
جا ہءُ ناہی تا کِیا آکھا کِہُ ناہی کِیا ہووا --	----	ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥

کِیتا کرݨا کہِیا کتھنا بھرِیا بھرِ بھرِ دھوواں --	----	ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
آپِ ن بُجھا لوک بُجھائی اَیسا آگُو ہوواں --	----	ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
نانک انّدھا ہوءِ کےَ دسے راہےَ سبھسُ مُہاۓ ساتھےَ --	----	ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
اگےَ گِئیا مُہے مُہِ پاہِ سُ اَیسا آگُو جاپےَ --2--	----	ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥
پئُڑی --	----	ਪਉੜੀ ॥
ماہا رُتی سبھ تُوںّ گھڑی مُورت وِیچارا --	----	ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
تُوںّ گݨتےَ کنےَ ن پائِئو سچے الکھ اپارا --	----	ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
پڑِیا مُورکھُ آکھِیۓَ جِسُ لبُ لوبھُ اہنّکارا --	----	ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ناءُ پڑِیۓَ ناءُ بُجھِیۓَ گُرمتی وِیچارا --	----	ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
گُرمتی نامُ دھنُ کھٹِیا بھگتی بھرے بھنّڈارا --	----	ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥

نِرملُ نامُ منّنِیا درِ سچے سچِیارا ــ ــ	----	ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
جِس دا جیءُ پرانڑُ ہےَ انتّرِ جوتِ اپارا ــ ــ	----	ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
سچا ساہُ اِکُ توُنّ ہورُ جگتُ ونّجارا ــ ــ6ــ ــ	----	ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
سلوکُ م: 1 ــ ــ	----	ਸਲੋਕੁ ਮਃ ੧ ॥
مِہر مسِیتِ سِدکُ[1] مُسلا[2] ہکُ[3] ہلالُ[4] کُرانڑُ[5] ــ ــ | [1]صِدکُ۔ [2]مُصلا۔ [3]حق۔ [4]حلال۔ [5]قرانڑُ۔	----	ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
سرم سُنّنتِ سِیلُ روجا[1] ہوہُ مُسلمانڑُ ــ ــ | [1]روزا۔	----	ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
کرنڑی کابا سچُ پیِرُ کلما کرم نِواج[1] ــ ــ | [1]نِواز۔	----	ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
تسبی سا تِس بھاوسی نانک رکھےَ لاج ــ ــ1ــ ــ	----	ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥
م: 1 ــ ــ	Page# [141]	ਮਃ ੧ ॥
ہکُ[1] پرائِیا نانکا اُس سوُئر اُس گاءِ ــ ــ | [1]حق۔	----	ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥

گُرُ پیرُ ہاما تا بھرے جا مُردارُ ن کھاءِ --	ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
گلی بھِستِ ن جائیۓ چھُٹے سچُ کماءِ --	ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
مارݨ پاہِ ہرام[1] مہِ ہوءِ ہلالُ[2] ن جاءِ -- | [1]حرام- [2]حلالُ-	ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
نانک گلی کُوڑِیئی کُوڑو پلےَ پاءِ --2--	ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
م: 1 --	ਮਃ ੧ ॥
پنّجِ نِواجا[1] وکھت پنّجِ پنّجا پنّجے ناءُ -- | [1]نِوازا-	ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
پہلا سچُ ہلال[1] دُءِ تیجا کھیر[2] کھُداءِ[3] -- | [1]حلال- [2]خَیر- [3]خُداءِ-	ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
چئُتھی نِیئتِ راسِ منُ پنّجوی سِپھتِ[1] سناءِ -- | [1]صِفتِ-	ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
کرݨی کلما آکھِ کےَ تا مُسلمانُ سداءِ --	ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
نانک جیتے کُوڑِیار کُوڑےَ کُوڑی پاءِ --3--	ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥

پئُڑی --	----	ਪਉੜੀ ॥
اِکِ رتن پدارتھ ونّجدے اِکِ کچے دے واپارا --	----	ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ستِگُرِ تُٹھےَ پائیئنِ اندرِ رتن بھنڈّارا --	----	ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
وِنُّ گُر کِنےَ ن لدھِیا اندھے بھئُکِ مُئے کوڑِیارا --	----	ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
منمُکھ دوجےَ پچ مُئے نا بُوجھہِ وِیچارا --	----	ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
اِکسُ باجھہُ دوجا کو نہی کِسُ اگےَ کرہِ پُکارا --	----	ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
اِکِ نِردھن سدا بھئُکدے اِکنا بھرے تُجارا --	----	ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
وِنُّ ناوےَ ہورُ دھنُ ناہی ہورُ بِکھِیا سبھُ چھارا --	----	ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
نانک آپِ کرائے کرے آپ ہُکمِ[1] سوارنْہارا --7-- | [1]حُکمِ-	----	ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥
سلوکُ م: 1 --	----	ਸਲੋਕੁ ਮਃ ੧ ॥

مُسلمانڑ کہاونڑ مُسکلُ[1] جا ہوءِ تا مُسلمانڑ کہاوے -- | [1]مُشکلُ-	----	ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
اولِ اَئُلِ دِینُ کرِ مِٹھا مسکل[1] مانا مالُ مُساوے -- | [1]مصقل-	----	ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ہوءِ مُسلِمُ دِین مُہانڑے مرنڑ جیونڑ کا بھرمُ چُکاوے --	----	ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
رب کی رجاءِ[1] منّنے سِر اُپرِ کرتا منّنے آپُ گواوے -- | [1]رضاءِ-	----	ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
تءُ نانک سرب جِیا مِہرنّمتِ ہوءِ ت مُسلمانڑ کہاوے --1--	----	ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
مہلا[1] 4 -- | [1]محلا-	----	ਮਹਲਾ ੪ ॥
پرہرِ کام کرودھُ جھوٹھُ نِنّدا تجِ مائیا اہنکارُ چُکاوے --	----	ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥
تجِ کامُ کامِنی موہُ تجے تا انّجن ماہِ نرنّجنُ پاوے --	----	ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥
تجِ مانُ ابھمانُ پرِیتِ سُت دارا تجِ پیاس آس رام لِو لاوے --	----	ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥
نانک ساچا منِ وسے ساچ سبدِ ہرِ نامِ سماوے --2--	----	ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥

پئُڑی --	----	ਪਉੜੀ ॥
راجے ریتِ سِکدار کوءِ ن رہسِیئو --	----	ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ہٹ پٹّݨ باجار[1] ہُکمی[2] ڈھہسِیئو -- | [1]بازار- [2]حُکمی-	----	ਹਟ ਪਟਣ ਬਾਜਾਰ ਹੁਕਮੀ ਢਹਸੀਓ ॥
پکے بنّک دُیار مُورکھُ جاݨےَ آپݨے --	----	ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
دربِ بھرے بھنّڈار رِیتے اِکِ کھݨے --	----	ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
تاجی[1] رتھ تُکھار ہاتھی پاکھرے -- | [1]تازی-	----	ਤਾਜੀ ਰਥ ਤੁਖਾਰ ਹਾਥੀ ਪਾਖਰੇ ॥
باگ[1] مِلکھ گھر بار کِتھےَ سِ آپݨے -- | [1]باغ-	----	ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
تنّبُو پلنّگھ نِوار سرائِچے لالتی --	----	ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
نانک سچ داتارُ سِناکھتُ کُدرتی[1] --8-- | [1]قُدرتی-	----	ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥
سلوکُ م: 1 --	----	ਸਲੋਕੁ ਮਃ ੧ ॥
ندِییا ہووِہ دھیݨْوا سُنّم ہووِہ دُدھُ گھیءُ --	----	ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
سگلی دھرتی سکر[1] ہووےَ کھُسی[2] کرے نِت جیءُ -- | [1]شکر- [2]خُشی-	----	ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
پربتُ سُئِنا رُپا ہووےَ ہِیرے لال جڑاءُ --	Page# [142]	ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥

بھی تُونّہےَ سالاہنٹا[1] آکھنٹ لہےَ ن چاءُ --1-- | [1]سالاحنٹا-	----	ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
م: 1 --	----	ਮਃ ੧ ॥
بھار اٹھارہ میوا ہووےَ گرُڑا ہوءِ سُیاءُ --	----	ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
چنّدُ سُورجُ دُءِ پھِردے رکھِیئہِ نِہچلُ ہووےَ تھاءُ --	----	ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
بھی تُونّہےَ سالاہنٹا[1] آکھنٹ لہےَ ن چاءُ --2-- | [1]سالاحنٹا-	----	ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
م: 1 --	----	ਮਃ ੧ ॥
جے دیہےَ دُکھُ لائیئےَ پاپ گرہ دُءِ راہُ --	----	ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
رتُ پینٹے راجے سِرےَ اُپرِ رکھِیئہِ ایوےَ جاپےَ بھاءُ --	----	ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
بھی تُونّہےَ سالاہنٹا[1] آکھنٹ لہےَ ن چاءُ --3-- | [1]سالاحنٹا-	----	ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
م: 1 --	----	ਮਃ ੧ ॥
اگی پالا کپڑُ ہووےَ کھانٹا ہووےَ واءُ --	----	ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥

سُرگےَ دِییا موہنِیا اِسترِییا ہوونِ	----	ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ
نانکؑ سبھو جاءُ ـ ـ		ਨਾਨਕ ਸਭੋ ਜਾਉ ॥
بھی تُوہےَ سالاہنٹا[1]	----	ਭੀ ਤੂਹੈ ਸਾਲਾਹਣਾ
آکھنٹ لہےَ ن چاءُ ـ ـ4ـ ـ | [1]سالاحنٹا۔		ਆਖਣ ਲਹੈ ਨ ਚਾਉ ॥੪॥
پوڑی ـ ـ	----	ਪਵੜੀ ॥
بدپھَیلی[1] گَیبانا[2] کھسمُ[3] ن جانٹئی ـ ـ | [1]بدفَیلی۔ [2]غَیبانا۔ [3]خصمُ۔	----	ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
سو کہیِۓَ دیوانا آپُ ن پچھانٹئی ـ ـ	----	ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
کلہِ بُری سنّسارِ وادے کھپیِۓَ ـ ـ	----	ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
وِنٹُ ناوےَ ویکارِ بھرمے پچیِۓَ ـ ـ	----	ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
راہ دووےَ اِکُ جانٹےَ سوئی سِجھسی ـ ـ	----	ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
کُپھر گوء کُپھرانٹےَ پئِیا دجھسی ـ ـ	----	ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
سبھ دُنیِیا سُبھانُ[1] سچِ سمائیِۓَ ـ ـ | [1]سُبحانُ۔	----	ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
سجھےَ درِ دِیوانِ آپُ گوائیِۓَ ـ ـ9ـ ـ	----	ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
م: 1 سلوکُ ـ ـ	----	ਮਃ ੧ ਸਲੋਕੁ ॥
سو جِیوِیا جِسُ منِ وسِیا سوءِ ـ ـ	----	ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
نانکؑ اورُ ن جِیوےَ کوءِ ـ ـ	----	ਨਾਨਕ ਅਵਰੁ ਨ ਜੀਵੈ ਕੋਇ ॥
جے جِیوےَ پتِ لتھی جاءِ ـ ـ	----	ਜੇ ਜੀਵੈ ਪਤਿ ਲਥੀ ਜਾਇ ॥
سبھُ ہرامُ[1] جیتا کِچھُ کھاءِ ـ ـ | [1]حرامُ۔	----	ਸਭੁ ਹਰਾਮੁ ਜੇਤਾ ਕਿਛੁ ਖਾਇ ॥
راجِ رنّگُ مالِ رنّگُ ـ ـ	----	ਰਾਜਿ ਰੰਗੁ ਮਾਲਿ ਰੰਗੁ ॥

رنّگِ رتا نچے َننّگُ ـ ـ	----	ਰੰਗਿ ਰਤਾ ਨਚੈ ਨੰਗੁ ॥
نانک ٹھگِیا مُٹھا جاءِ ـ ـ	----	ਨਾਨਕ ਠਗਿਆ ਮੁਠਾ ਜਾਇ ॥
وِنُّ ناوے َپتِ گِئیا گواءِ ـ ـ1ـ ـ	----	ਵਿਣੁ ਨਾਵੈ ਪਤਿ ਗਇਆ ਗਵਾਇ ॥੧॥
م: 1 ـ ـ	----	ਮਃ ੧ ॥
کِیا کھادھے َکِیا پَیدھے َ ہوءِ ـ ـ	----	ਕਿਆ ਖਾਧੈ ਕਿਆ ਪੈਧੈ ਹੋਇ ॥
جا منِ ناہی سچا سوءِ ـ ـ	----	ਜਾ ਮਨਿ ਨਾਹੀ ਸਚਾ ਸੋਇ ॥
کِیا میوا کِیا گھِءُ گڑُ مِٹھا کِیا مَیدا کِیا ماسُ ـ ـ	----	ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
کِیا کپڑُ کِیا سیج سُکھالی کیجہِ بھوگ بِلاس ـ ـ	----	ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
کِیا لسکر[1] کِیا نیب کھواسی[2] آوے َ مہلی[3] واسُ ـ ـ | [1]لشکر۔ [2]خواسی۔ [3]محلی۔	----	ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
نانک سچے نام وِنُّ سبھے ٹول وِنٹاسُ ـ ـ2ـ ـ	----	ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥
پوڑی ـ ـ	----	ਪਵੜੀ ॥
جاتی[1] دے َکِیا ہتھِ سچُ پرکھیۓَ ـ ـ | [1]زاتی۔	----	ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
مہُرا ہووے َ ہتھِ مرِیۓَ چکھیۓَ ـ ـ	----	ਮਹੁਰਾ ਹੋਵੈ ਹਥਿ ਮਰੀਐ ਚਖੀਐ ॥

سچے کی سِرکار جُگُ جُگُ جاݨیٔے ــ ــ	----	ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
ہُکمُ[1] مَنّنے سِردارُ درِ دِیباݨیٔے ــ ــ | [1]حُکمُ۔	----	ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
پھُرمانی[1] ہےَ کار کھسمِ[2] پٹھائِیا ــ ــ | [1]فُرمانی۔ [2]خصمِ۔	----	ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
تبلباج[1] بِیچار سبدِ سُݨائِیا ــ ــ | [1]طبلباز۔	----	ਤਬਲਬਾਜ ਬੀਚਾਰ ਸਬਦਿ ਸੁਣਾਇਆ ॥
اِکِ ہوئے اسوار اِکنا ساکھتی[1] ــ ــ | [1]ساختی۔	----	ਇਕਿ ਹੋਏ ਅਸਵਾਰ ਇਕਨਾ ਸਾਖਤੀ ॥
اِکنی بدھے بھار اِکنا تاکھتی[1] ــ ــ10ــ ــ | [1]تاختی۔	----	ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
سلوکُ م: 1 ــ ــ	----	ਸਲੋਕੁ ਮਃ ੧ ॥
جا پکا تا کِٹیا رہی سُ پلرِ واڑِ ــ ــ	----	ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥
سݨُ کِیسارا چِتھِیا کݨُ لِئیا تنُ جھاڑِ ــ ــ	----	ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥
دُءِ پُڑ چکی جوڑِ کےَ پِیسݨ آءِ بہِٹھُ ــ ــ	----	ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥

جو دِر رہے سُ اُبرے	----	ਜੋ ਦਰਿ ਰਹੇ ਸੁ ਉਬਰੇ
نانک اجبُ[1] ڈِٹھُ --1-- | [1]عجَبُ-		ਨਾਨਕ ਅਜਬੁ ਡਿਠੁ ॥੧॥
م: 1 --	----	ਮਃ ੧ ॥
ویکھُ جِ مِٹھا کٹیا	----	ਵੇਖੁ ਜਿ ਮਿਠਾ ਕਟਿਆ
کٹِ کُٹِ بدھا پاءِ --		ਕਟਿ ਕੁਟਿ ਬਧਾ ਪਾਇ ॥
کھُنّڈھا اندرِ رکھِ کے	Page# [143]	ਖੁੰਢਾ ਅੰਦਰਿ ਰਖਿ ਕੈ
دینِ سُ مل سجاءِ[1] -- | [1]سزاءِ-		ਦੇਨਿ ਸੁ ਮਲ ਸਜਾਇ ॥
رسُ کسُ ٹٹرِ پائیئے	----	ਰਸੁ ਕਸੁ ਟਟਰਿ ਪਾਈਐ
تپےَ تےَ وِللاءِ --		ਤਪੈ ਤੈ ਵਿਲਲਾਇ ॥
بھی سو پھوگُ سمالیئے	----	ਭੀ ਸੋ ਫੋਗੁ ਸਮਾਲੀਐ
دِچےَ اگِ جالاءِ --		ਦਿਚੈ ਅਗਿ ਜਾਲਾਇ ॥
نانک مِٹھےَ پترِیئے	----	ਨਾਨਕ ਮਿਠੈ ਪਤਰੀਐ
ویکھہُ لوکا آءِ --2--		ਵੇਖਹੁ ਲੋਕਾ ਆਇ ॥੨॥
پوڑی --	----	ਪਵੜੀ ॥
اِکنا مرنُ ن چِتِ آس گھنیریا --	----	ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
مرِ مرِ جنمہِ نِت کِسےَ ن کیریا --	----	ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
آپنڑے منِ چِتِ کہنِ چنگیریا --	----	ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
جمراجے نِت نِت منمُکھ ہیریا --	----	ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
منمُکھ لُونْ ہارام کیا ن جاٹیا --	----	ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥

بدھے کرنِ سلام کھسم[1] ن بھاݨیا ــ ــ | [1]خصم ـ	----	ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
سچُ ملےَ مُکھِ نامُ ساہِب[1] بھاوسی ــ ــ | [1]صاحِب ـ	----	ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
کرسنِ تکھتِ[1] سلامُ لِکھِیا پاوسی ــ ــ11ــ ــ [1]تخت ِـ |	----	ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥
م: 1 سلوکُ ــ ــ	----	ਮਃ ੧ ਸਲੋਕੁ ॥
مچھی تارُو کِیا کرے پنّکھی کِیا آکاسُ ــ ــ	----	ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
پتھر پالا کِیا کرے کھُسرے کِیا گھر واسُ ــ ــ	----	ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
کُتے چنّدنُ لائیئےَ بھی سو کُتی دھاتُ ــ ــ	----	ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
بولا جے سمجھائیئےَ پڑِیئہِ سِنمّرِتِ پاٹھ ــ ــ	----	ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
انّدھا چانݨِ رکھیئےَ دِیوے بلہِ پچاس ــ ــ	----	ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
چئُݨے سُئِنا پائیئےَ چُݨِ چُݨِ کھاوےَ گھاسُ ــ ــ	----	ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥

لوہا مارݨِ پائیۓ ڈھہےَ ن ہوءِ کپاس --	----	ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
نانکُ مُورکھ ایہِ گُݨ بولے سدا وِݨاسُ --1--	----	ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥
م: 1 --	----	ਮਃ ੧ ॥
کَیہا کنّچنُ تُٹےَ سارُ --	----	ਕੈਹਾ ਕੰਚਨੁ ਤੁਟੈ ਸਾਰੁ ॥
اگنی گنّڈھُ پاۓ لوہارُ --	----	ਅਗਨੀ ਗੰਢੁ ਪਾਏ ਲੋਹਾਰੁ ॥
گوری سیتی تُٹےَ بھتارُ --	----	ਗੋਰੀ ਸੇਤੀ ਤੁਟੈ ਭਤਾਰੁ ॥
پُتِیں گنّڈھُ پوےَ سنّسارِ --	----	ਪੁਤੀ ਗੰਢੁ ਪਵੈ ਸੰਸਾਰਿ ॥
راجا منّگےَ دِتےَ گنّڈھُ پاءِ --	----	ਰਾਜਾ ਮੰਗੈ ਦਿਤੈ ਗੰਢੁ ਪਾਇ ॥
بھُکھِیا گنّڈھُ پوےَ جا کھاءِ --	----	ਭੁਖਿਆ ਗੰਢੁ ਪਵੈ ਜਾ ਖਾਇ ॥
کالا گنّڈھُ ندِییا مِیہ جھول --	----	ਕਾਲਾ ਗੰਢੁ ਨਦੀਆ ਮੀਹ ਝੋਲ ॥
گنّڈھُ پرِیتی مِٹھے بول --	----	ਗੰਢੁ ਪਰੀਤੀ ਮਿਠੇ ਬੋਲ ॥
بیدا گنّڈھُ بولے سچُ کوءِ --	----	ਬੇਦਾ ਗੰਢੁ ਬੋਲੇ ਸਚੁ ਕੋਇ ॥
مُئِیا گنّڈھُ نیکی ستُ ہوءِ --	----	ਮੁਇਆ ਗੰਢੁ ਨੇਕੀ ਸਤੁ ਹੋਇ ॥
ایتُ گنّڈھِ ورتےَ سنّسارُ --	----	ਏਤੁ ਗੰਢਿ ਵਰਤੈ ਸੰਸਾਰੁ ॥
مُورکھ گنّڈھُ پوےَ مُہِ مار --	----	ਮੂਰਖ ਗੰਢੁ ਪਵੈ ਮੁਹਿ ਮਾਰ ॥
نانکُ آکھےَ ایہُ بیچارُ --	----	ਨਾਨਕੁ ਆਖੈ ਏਹੁ ਬੀਚਾਰੁ ॥
سِپھتی[1] گنّڈھُ پوےَ دربارِ --2--	----	ਸਿਫਤੀ ਗੰਢੁ ਪਵੈ ਦਰਬਾਰਿ ॥੨॥

[1] صِفتی-

پئُڑی ـــ	ਪਉੜੀ ॥
آپے کُدرتِ[1] ساجِ کےَ	ਆਪੇ ਕੁਦਰਤਿ ਸਾਜਿ ਕੈ
آپے کرے بیچارُ ـــ | [1]قُدرتِ۔	ਆਪੇ ਕਰੇ ਬੀਚਾਰੁ ॥
اِکِ کھوٹے اِکِ کھرے	ਇਕਿ ਖੋਟੇ ਇਕਿ ਖਰੇ
آپے پرکھنٹہارُ ـــ	ਆਪੇ ਪਰਖਣਹਾਰੁ ॥
کھرے کھجانےَ[1] پائیئہِ	ਖਰੇ ਖਜਾਨੈ ਪਾਈਅਹਿ
کھوٹے سٹیئہِ باہر وارِ ـــ | [1]خزانےَ۔	ਖੋਟੇ ਸਟੀਅਹਿ ਬਾਹਰ ਵਾਰਿ ॥
کھوٹے سچی درگہ سُٹیئہِ	ਖੋਟੇ ਸਚੀ ਦਰਗਹ ਸੁਟੀਅਹਿ
کِسُ آگےَ کرہِ پُکار ـــ	ਕਿਸੁ ਆਗੈ ਕਰਹਿ ਪੁਕਾਰ ॥
ستِگُر پچھےَ بھجِ پوہِ	ਸਤਿਗੁਰ ਪਿਛੈ ਭਜਿ ਪਵਹਿ
ایہا کرنٹی سارُ ـــ	ਏਹਾ ਕਰਣੀ ਸਾਰੁ ॥
ستِگُرُ کھوٹِئہُ کھرے کرے	ਸਤਿਗੁਰੁ ਖੋਟਿਅਹੁ ਖਰੇ ਕਰੇ
سبدِ سوارنٹہارُ ـــ	ਸਬਦਿ ਸਵਾਰਣਹਾਰੁ ॥
سچی درگہ منّنیئنِ	ਸਚੀ ਦਰਗਹ ਮੰਨੀਅਨਿ
گُر کےَ پّریم پیارِ ـــ	ਗੁਰ ਕੈ ਪ੍ਰੇਮ ਪਿਆਰਿ ॥
گنٹت تِنا دی کو کِیا کرے	ਗਣਤ ਤਿਨਾ ਦੀ ਕੋ ਕਿਆ ਕਰੇ
جو آپِ بکھسے[1] کرتارِ ـــ12ـــ | [1]بخشے۔	ਜੋ ਆਪਿ ਬਖਸੇ ਕਰਤਾਰਿ ॥੧੨॥
سلوکُ م: 1 ـــ	ਸਲੋਕੁ ਮਃ ੧ ॥

ہم جیر جِمی[1] دُنِیا پِیرا مسائِکا[2] رائِیا -- | [1]زِمی- [2]مشائِکا-	----	ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
مے رودِ بادِساہا[1] اپھجُو[2] کھُداءِ[3] -- | [1]بادِشاہا- [2]افزُو- [3]خُداءِ-	----	ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
ایک تُوہی ایک تُہی --1--	----	ਏਕ ਤੂਹੀ ਏਕ ਤੁਹੀ ॥੧॥
م: 1 --	----	ਮਃ ੧ ॥
ن دیو دانوا نرا --	----	ਨ ਦੇਵ ਦਾਨਵਾ ਨਰਾ ॥
ن سِدھ سادِھکا دھرا --	----	ਨ ਸਿਧ ਸਾਧਿਕਾ ਧਰਾ ॥
استِ ایک دِگرِ کُئی --	----	ਅਸਤਿ ਏਕ ਦਿਗਰਿ ਕੁਈ ॥
ایک تُئی ایک تُئی --2--	Page# [144]	ਏਕ ਤੁਈ ਏਕ ਤੁਈ ॥੨॥
م: 1 --	----	ਮਃ ੧ ॥
ن دادے دِہنّد آدمی --	----	ਨ ਦਾਦੇ ਦਿਹੰਦ ਆਦਮੀ ॥
ن سپت جیر جِمی[1] -- | [1]زِمی-	----	ਨ ਸਪਤ ਜੇਰ ਜਿਮੀ ॥
استِ ایک دِگرِ کُئی --	----	ਅਸਤਿ ਏਕ ਦਿਗਰਿ ਕੁਈ ॥
ایک تُئی ایک تُئی --3--	----	ਏਕ ਤੁਈ ਏਕ ਤੁਈ ॥੩॥
م: 1 --	----	ਮਃ ੧ ॥
ن سُور سِس منّڈلو --	----	ਨ ਸੂਰ ਸਸਿ ਮੰਡਲੋ ॥
ن سپت دِیپ نہ جلو --	----	ਨ ਸਪਤ ਦੀਪ ਨਹ ਜਲੋ ॥
انّن پئُڻ تھِرُ ن کُئی --	----	ਅੰਨ ਪਉਣ ਥਿਰੁ ਨ ਕੁਈ ॥

	ایکُ تُئی ایکُ تُئی --4--	----	ਏਕੁ ਤੁਈ ਏਕੁ ਤੁਈ ॥੪॥
	م: 1 --	----	ਮਃ ੧ ॥
رِزق[1]-	ن رِجکُ[1] دست آ کسے --	----	ਨ ਰਿਜਕੁ ਦਸਤ ਆ ਕਸੇ ॥
	ہما را ایکُ آس وسے --	----	ਹਮਾ ਰਾ ਏਕੁ ਆਸ ਵਸੇ ॥
	استِ ایکُ دِگر کُئی --	----	ਅਸਤਿ ਏਕੁ ਦਿਗਰ ਕੁਈ ॥
	ایکُ تُئی ایکُ تُئی --5--	----	ਏਕ ਤੁਈ ਏਕੁ ਤੁਈ ॥੫॥
	م: 1 --	----	ਮਃ ੧ ॥
زر[1]-	پرندئے ن گِراہ جر[1] --	----	ਪਰੰਦਏ ਨ ਗਿਰਾਹ ਜਰ ॥
درخت[1]-	درکھت[1] آب آس کر --	----	ਦਰਖਤ ਆਬ ਆਸ ਕਰ ॥
	دِہند سُئی --	----	ਦਿਹੰਦ ਸੁਈ ॥
	ایکُ تُئی ایکُ تُئی --6--	----	ਏਕ ਤੁਈ ਏਕ ਤੁਈ ॥੬॥
	م: 1 --	----	ਮਃ ੧ ॥
	نانک لِلارِ لِکھیا سوءِ --	----	ਨਾਨਕ ਲਿਲਾਰਿ ਲਿਖਿਆ ਸੋਇ ॥
	میٹِ ن ساکےَ کوءِ --	----	ਮੇਟਿ ਨ ਸਾਕੈ ਕੋਇ ॥
	کلا دھرے ہِرےَ سُئی --	----	ਕਲਾ ਧਰੈ ਹਿਰੈ ਸੁਈ ॥
	ایکُ تُئی ایکُ تُئی --7--	----	ਏਕੁ ਤੁਈ ਏਕੁ ਤੁਈ ॥੭॥
	پئُڑی --	----	ਪਉੜੀ ॥
حُکم[1]-	سچا تیرا ہُکمُ[1] گُرمُکھِ جاݨیا --	----	ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
	گُرمتی آپُ گواءِ سچُ پچھاݨیا --	----	ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥

سچُ تیرا دربارُ سبدُ نِیسانِڑیا[1] ــ ــ | [1]نِیشانِڑیا۔	----	ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
سچا سبدُ وِیچارِ سچِ سمانِڑیا ــ ــ	----	ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
منمُکھ سدا کُوڑِیار بھرمِ بھُلانِڑیا ــ ــ	----	ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
وِسٹا انّدرِ واسُ سادُ ن جانِڑیا ــ ــ	----	ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
وِڑُ ناوےَ دُکھُ پاءِ آوڑ جانِڑیا ــ ــ	----	ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
نانک پارکھُ آپِ جِنِ کھوٹا کھرا پچھانِڑیا ــ ــ13ــ ــ	----	ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
سلوک م: 1 ــ ــ	----	ਸਲੋਕ ਮਃ ੧ ॥
سِیہا باجا[1] چرگا[2] کُہِیا اینا کھوالے گھاہ ــ ــ | [1]بازا۔ [2]چرغا۔	----	ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
گھاہُ کھانِ تِنا ماسُ کھوالے ایہِ چلائے راہ ــ ــ	----	ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
ندِییا وِچِ ٹِبے دیکھالے تھلی کرے اسگاہ ــ ــ	----	ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
کِیڑا تھاپِ دےءِ پاتِساہی[1] لسکر[2] کرے سُیاہ ــ ــ | [1]پاتِشاہی۔ [2]لشکر۔	----	ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
جیتے جیء جِیوہِ لےَ ساہا جِیوالے تا کِ اساہ ــ ــ	----	ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥

نانک جِءُ جِءُ سچے بھاوے تِءُ تِءُ دےءِ گِراہ --1--	----	ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
م: 1 --	----	ਮਃ ੧ ॥
اِکِ ماسہاری اِکِ ترِݨُ کھاہِ --	----	ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
اِکنا چھتِیہ انمرِت پاہِ --	----	ਇਕਨਾ ਛਤੀਹ ਅੰਮ੍ਰਿਤ ਪਾਹਿ ॥
اِکِ مِٹِیا مہِ مِٹِیا کھاہِ --	----	ਇਕਿ ਮਿਟੀਆ ਮਹਿ ਮਿਟੀਆ ਖਾਹਿ ॥
اِکِ پئُݨ سُماری[1] پئُݨ سُمارِ[2] -- | [1]شُماری- [2]شُمارِ-	----	ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
اِکِ نِرنّکاری نام آدھارِ --	----	ਇਕਿ ਨਿਰੰਕਾਰੀ ਨਾਮ ਆਧਾਰਿ ॥
جِیوے داتا مرے ن کوءِ --	----	ਜੀਵੈ ਦਾਤਾ ਮਰੈ ਨ ਕੋਇ ॥
نانک مُٹھے جاہِ ناہی منِ سوءِ --2--	----	ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
پئُڑی --	----	ਪਉੜੀ ॥
پُورے گُرکی کار کرمِ کمائیۓ --	----	ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
گُرمتی آپُ گواءِ نامُ دھِیائیۓ --	----	ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
دُوجی کارے لگِ جنمُ گوائیۓ --	----	ਦੂਜੀ ਕਾਰੈ ਲਗਿ ਜਨਮੁ ਗਵਾਈਐ ॥
وِݨُ ناوے سبھ وِسُ پَیجھے کھائیۓ --	----	ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
سچا سبدُ سالاہِ[1] سچِ سمائیۓ -- | [1]سالاحِ-	----	ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
وِݨُ ستِگُرُ سیوے ناہی سُکھِ نِواسُ پھِرِ پھِرِ آئیۓ --	----	ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥

ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥	----	دُنِیا کھوٹی راسِ کُوڑُ کمائیۓ ـ ـ
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥	----	نانکؑ سچُ کھرا سالاہِ[1] پتِ سِءُ جائیۓ ـ ـ14ـ ـ | سالاحِ[1]ـ
ਸਲੋਕੁ ਮਃ ੧ ॥	----	سلوکُ م: 1 ـ ـ
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥	----	تُدھُ بھاوےَ تا واوِہ گاوِہ تُدھُ بھاوےَ جلِ ناوِہ ـ ـ
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥	Page# [145]	جا تُدھُ بھاوِہ تا کرِہِ بِبھُوتا سِنّگی نادُ وجاوِہ ـ ـ
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥	----	جا تُدھُ بھاوےَ تا پڑھِ کتیبا مُلا سیکھ کہاوِہ ـ ـ
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥	----	جا تُدھُ بھاوےَ تا ہووِہ راجے رس کس بہُتُ کماوِہ ـ ـ
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥	----	جا تُدھُ بھاوےَ تیگ[1] وگاوِہ سِر مُنّڈی کٹِ جاوِہ ـ ـ | تیغ[1]ـ
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥	----	جا تُدھُ بھاوےَ جاہِ دِسنّترِ سُݨِ گلا گھرِ آوِہ ـ ـ
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥	----	جا تُدھُ بھاوےَ ناءِ رچاوِہ تُدھُ بھاݨے تُوںّ بھاوِہ ـ ـ

نانکُ ایکُ کہےَ بینتّی ہورِ سگلے کوُڑُ کماوِہ --1--	----	ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
م: 1 --	----	ਮਃ ੧ ॥
جا توُنّ وڈا سبھِ وڈِیائِیا چنگےَ چنّگا ہوئی --	----	ਜਾ ਤੂੰ ਵਡਾ ਸਭਿ ਵਡਿਆਈਆ ਚੰਗੈ ਚੰਗਾ ਹੋਈ ॥
جا توُنّ سچا تا سبھُ کو سچا کوُڑا کوءِ ن کوئی --	----	ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
آکھنڑُ ویکھنڑُ بولنڑُ چلنڑُ جِیونڑُ مرنڑا دھاتُ --	----	ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
ہُکمُ[1] ساجِ ہُکمےَ[2] وِچِ رکھےَ نانکُ سچا آپِ --2-- | [1]حُکمُ- [2]حُکمےَ-	----	ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
پئُڑی --	----	ਪਉੜੀ ॥
ستِگُرُ سیوِ نِسنّگُ بھرمُ چُکائیِئےَ --	----	ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
ستِگُرُ آکھےَ کارُ سُ کار کمائیِئےَ --	----	ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
ستِگُرُ ہوءِ دئِیالُ ت نامُ دھِیائیِئےَ --	----	ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
لاہا بھگتِ سُ سارُ گُرمُکھِ پائیِئےَ --	----	ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
منمُکھِ کوُڑُ گُبارُ[1] کوُڑ کمائیِئےَ -- | [1]غُبارُ-	----	ਮਨਮੁਖਿ ਕੂੜੁ ਗੁਬਾਰੁ ਕੂੜ ਕਮਾਈਐ ॥
سچے دےَ درِ جاءِ سچُ چوانْئیِئےَ --	----	ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥

سچے اَندرِ مہلِ[1] سچ بُلائیۓ -- | محلِ[1]-	----	ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
نانک سچُ سدا سچِیارُ سچِ سمائیۓ --15--	----	ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
سلوکُ م: 1 --	----	ਸਲੋਕੁ ਮਃ ੧ ॥
کلِ کاتی راجے کاسائی[1] دھرمُ پنّکھ کرِ اُڈریا -- | قاصائی[1]-	----	ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
کُوڑُ اماوس سچُ چنّدرما دِسے ناہی کہ چڑیا --	----	ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ہءُ بھالِ وِکُنّی ہوئی --	----	ਹਉ ਭਾਲਿ ਵਿਕੁੰਨੀ ਹੋਈ ॥
آدھیرے راہُ ن کوئی --	----	ਆਧੇਰੈ ਰਾਹੁ ਨ ਕੋਈ ॥
وِچِ ہئُمے کرِ دُکھُ روئی --	----	ਵਿਚਿ ਹਉਮੈ ਕਰਿ ਦੁਖੁ ਰੋਈ ॥
کہُ نانک کِنِ بِدھِ گتِ ہوئی --1--	----	ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
م: 3 --	----	ਮਃ ੩ ॥
کلِ کیرتِ پرگٹُ چانݨُ سنّسارِ --	----	ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
گُرمُکھِ کوئی اُترے پارِ --	----	ਗੁਰਮੁਖਿ ਕੋਈ ਉਤਰੈ ਪਾਰਿ ॥
جِس نو ندرِ کرے تِسُ دیوے --	----	ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
نانک گُرمُکھِ رتنُ سو لیوے --2--	----	ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥
پئُڑی --	----	ਪਉੜੀ ॥

بھگتا تےَ سَیسارِییا جوڑُ کدے ن آئیا --	----	ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
کرتا آپِ ابھُلُ ہےَ ن بھُلےَ کِسےَ دا بھُلائیا --	----	ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
بھگت آپے میلِئنُ جِنی سچو سچُ کمائیا --	----	ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
سَیساری آپِ کھُیائِئنُ جِنی کُوڑُ بولِ بولِ بِکھُ کھائیا --	----	ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
چلݨ سار ن جاݨنی کامُ کرودھُ وِسُ ودھائیا --	----	ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
بھگت کرنِ ہرِ چاکری جِنی اندِنُ نامُ دھِیائیا --	----	ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
داسنِ داس ہوءِ کےَ جِنی وِچہُ آپُ گوائیا --	----	ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
اونا کھسمےَ[1] کےَ درِ مُکھ اُجلے سچےَ سبدِ سُہائیا --16-- | [1]خصمےَ-	----	ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
سلوکُ م: 1 --	----	ਸਲੋਕੁ ਮਃ ੧ ॥
سباہی سالاہ[1] جِنی دھِیائِیا اِک منِ -- | [1]سالاح-	----	ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥

سیئی پُورے ساہ وکھتےَ اُپرِ لڑِ مُئے --	----	ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
دُوجےَ بہُتے راہ من کِیا متی کھِنڈّیِیا --	----	ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
بہُتُ پئے اسگاہ گوتے[1] کھاہِ ن نِکلہِ -- | [1]گوطے-	----	ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
تیجےَ مُہی گِراہ بھُکھ تِکھا دُءِ بھئُکِیا --	Page# [146]	ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
کھادھا ہوءِ سُیاہ بھی کھانڈے سِءُ دوستی --	----	ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
چئُتھےَ آئی اُونْگھ اکھی مِیٹِ پوارِ گِئیا --	----	ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
بھی اُٹھِ رچِئوُن وادُ سےَ ورِّہیا کی پِڑ بدھی --	----	ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ ॥
سبھے ویلا وکھت سبھِ جے اٹھی بھءُ ہوءِ --	----	ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
نانک ساہِبُ[1] منِ وسےَ سچا ناوںُ ہوءِ --1-- | [1]صاحِبُ-	----	ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥
م: 2 --	----	ਮਃ ੨ ॥

سیئی پُورے ساہ جِنی پُورا پائِیا ـ ـ	----	ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
اٹھی ویپرواہ رہنِ اِکتےَ رنّگِ ـ ـ	----	ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
درسنِ رُوپِ اتھاہ وِرلے پائِیئہِ ـ ـ	----	ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
کرمِ پُورےَ پُورا گُرُو پُورا جا کا بولُ ـ ـ	----	ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
نانک پُورا جے کرے گھٹےَ ناہی تولُ ـ ـ2ـ ـ	----	ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥
پئُڑی ـ ـ	----	ਪਉੜੀ ॥
جا تُونّ تا کِیا ہورِ مےَ سچُ سُݨائیئےَ ـ ـ	----	ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
مُٹھی دھنّدھےَ چورِ مہلُ[1] ن پائیئےَ ـ ـ | [1]محلُ-	----	ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
اینےَ چِتِ کٹھورِ سیو گوائیئےَ ـ ـ	----	ਏਨੈ ਚਿਤਿ ਕਠੋਰਿ ਸੇਵ ਗਵਾਈਐ ॥
جِتُ گھٹِ سچُ ن پاءِ سُ بھنّنِ گھڑائیئےَ ـ ـ	----	ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
کِءُ کرِ پُورےَ وٹِ تولِ تُلائیئےَ ـ ـ	----	ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
کوءِ ن آکھےَ گھٹِ ہئُمےَ جائیئےَ ـ ـ	----	ਕੋਇ ਨ ਆਖੈ ਘਟਿ ਹਉਮੈ ਜਾਈਐ ॥
لئِیئنِ کھرے پرکھِ درِ بِینائیئےَ ـ ـ	----	ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
سئُدا اِکتُ ہٹُ پُورےَ گُرِ پائیئےَ ـ ـ17ـ ـ	----	ਸਉਦਾ ਇਕਤੁ ਹਟੁ ਪੂਰੈ ਗੁਰਿ ਪਾਈਐ ॥੧੭॥

سلوکؔ م: 2 ـــ	----	ਸਲੋਕ ਮਃ ੨ ॥
اٹھی پہری اٹھ کھنّڈ ناوا کھنّڈُ سرِیرُ ـــ	----	ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
تِسُ وِچِ نءُ نِدھِ نامُ ایکُ بھالہِ گُنّی گہِیرُ ـــ	----	ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
کرمونّتی سالاہِیا[1] نانک کرِ گُرُ پِیرُ ـــ | [1] سالاحِیا۔	----	ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
چئُتھےَ پہِر سباہ کےَ سُرتِیا اُپجےَ چاءُ ـــ	----	ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
تِنا درِییاوا سِءُ دوستی منِ مُکھِ سچا ناءُ ـــ	----	ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
اوتھےَ انّمرِتُ ونّڈِیئےَ کرمی ہوءِ پساءُ ـــ	----	ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
کنّچن کائِیا کسیئےَ ونّنی چڑھےَ چڑھاءُ ـــ	----	ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
جے ہووےَ ندرِ سراپھ[1] کی بہُڑِ ن پائی تاءُ ـــ | [1] صراف۔	----	ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ستی پہری ستُ بھلا بہِیئےَ پڑِیا پاسِ ـــ	----	ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥

اوتھے پاپ پُنّن بیچارِیۓ کُوڑے گھٹے راسِ --	----	ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
اوتھے کھوٹے سٹیئہِ کھرے کیچہِ ساباسِ --	----	ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
بولݨُ پھادلُ نانکا دُکھُ سُکھُ کھسمے[1] پاسِ --1-- | [1]خصمے-	----	ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥
م: 2 --	----	ਮਃ ੨ ॥
پئُݨُ گُرُو پاݨی پِتا ماتا دھرتِ مہتُ --	----	ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
دِنسُ راتِ دُءِ دائی دائِیا کھیلے سگل جگتُ --	----	ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
چنّگِیائِیا بُرِیائِیا واچے دھرمُ ہدُورِ[1] -- | [1]حدُورِ-	----	ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
کرمی آپو آپݨی کے نیڑے کے دُورِ --	----	ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
جِنی نامُ دھِیائِیا گۓ مسکتِ[1] گھالِ -- | [1]مشقتِ-	----	ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
نانک تے مُکھ اُجلے ہور کیتی چھُٹی نالِ --2--	----	ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥

پئُڑی --	----	ਪਉੜੀ ॥
سچا بھوجنُ بھاءُ ستِگُرِ دسِیا --	----	ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
سچے ہی پتِیاءِ سچِ وِگسِیا --	----	ਸਚੇ ਹੀ ਪਤੀਆਇ ਸਚਿ ਵਿਗਸਿਆ ॥
سچےَ کوٹِ گِرانْءِ نِج گھرِ وسِیا --	----	ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ستِگُرِ تُٹھےَ ناءُ پ٘ریمِ رہسِیا --	----	ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
سچےَ دےَ دِیبانِ کوُڑِ ن جائیِئےَ --	----	ਸਚੈ ਦੈ ਦੀਬਾਨਿ ਕੂੜਿ ਨ ਜਾਈਐ ॥
جھوُٹھو جھوُٹھُ وکھانِ سُ مہلُ[1] کھُیائیِئےَ -- [1] محلُ-	----	ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
سچےَ سبدِ نِسانِ[1] ٹھاک ن پائیِئےَ -- [1] نِیشانِ-	Page# [147]	ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
سچُ سُنِ بُجھِ وکھانِ مہلِ[1] بُلائیِئےَ --18-- [1] محلِ-	----	ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
سلوکُ م:1 --	----	ਸਲੋਕੁ ਮਃ ੧ ॥
پہِرا اگنِ ہِوےَ گھرُ بادھا بھوجنُ سارُ کرائی --	----	ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
سگلے دوُکھ پانْی کرِ پیِوا دھرتی ہاک چلائی --	----	ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
دھرِ تاراجی انّبرُ تولی پِچھےَ ٹنّکُ چڑھائی --	----	ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥

ایوڈُ ودھا ماوا ناہی سبھسےَ نتھِ چلائی --	ੲੇਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ایتا تانڑُ ہووےَ من انّدرِ کری بھِ آکھِ کرائی --	ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
جیوڈُ ساہِبُ[1] تیوڈ داتی دے دے کرے رجائی[2] -- | [1]صاحِبُ- [2]رضائِی-	ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
نانک ندرِ کرے جِسُ اُپرِ سچِ نامِ وڈِیائی --1--	ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
م: 2 --	ਮਃ ੨ ॥
آکھنڑُ آکھِ ن رجِیا سُنڑِ ن رجے کنّن --	ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
اکھی دیکھِ ن رجِیا گُنڑ گاہک اِک ونّن --	ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
بھُکھِیا بھُکھ ن اُترےَ گلی بھُکھ ن جاءِ --	ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
نانک بھُکھا تا رجےَ جا گُنڑ کہِ گُنڑی سماءِ --2--	ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
پئُڑی --	ਪਉੜੀ ॥
وِنڑُ سچے سبھُ کوڑُ کوڑُ کمائیۓَ --	ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥

وِنُّ سچے کوڑِیارُ بنّھِ چلائیۓ --	----	ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
وِنُّ سچے تنُ چھارُ چھارُ رلائیۓ --	----	ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
وِنُّ سچے سبھ بھُکھ جِ پیجھے کھائیۓ --	----	ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
وِنُّ سچے دربارُ کوڑِ ن پائیۓ --	----	ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
کوڑے لالچِ لگِ مہلُ[1] کھُیائیۓ -- | [1]محلُ-	----	ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
سبھُ جگُ ٹھگِئو ٹھگِ آئیۓ جائیۓ --	----	ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
تن مہِ ترِسنا اگِ سبدِ بُجھائیۓ --19--	----	ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
سلوک م: 1 --	----	ਸਲੋਕ ਮਃ ੧ ॥
نانک گرُ سنّتوکھُ رُکھُ دھرمُ پھُلُ پھل گِیانُ --	----	ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
رسِ رسِیا ہریا سدا پکے کرمِ دھِیانِ --	----	ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
پتِ کے ساد کھادا لہے دانا کے سِرِ دانُ --1--	----	ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
م: 1 --	----	ਮਃ ੧ ॥
سُئِنے کا بِرکھُ پت پروالا پھُل جویہر لال --	----	ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
تِتُ پھل رتن لگہِ مُکھِ بھاکھِت ہِردے رِدے نِہالُ --	----	ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥

نانکؔ کرمُ ہووے مُکھِ مستکِ لِکھِیا ہووے لیکھُ --	ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
اٹھسٹھِ تیرتھ گُر کی چرݨی پُوجے سدا وِسیکھُ --	ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
ہنّسُ ہیتُ لوبھُ کوپُ چارے ندِییا اگِ --	ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
پوہِ دجھہِ نانکا ترِیئےَ کرمی لگِ --2--	ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
پئُڑی --	ਪਉੜੀ ॥
جِیودِیا مرُ مارِ ن پچھوتائیئےَ --	ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
جھُوٹھا اِہُ سنّسارُ کِنِ سمجھائیئےَ --	ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
سچِ ن دھرے پیارُ دھنّدھے دھائیئےَ --	ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
کالُ بُرا کھے کالُ سِرِ دُنِییائیئےَ --	ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
ہُکمی[1] سِرِ جنّدارُ مارے دائیئےَ --	ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
آپے دےءِ پیارُ منّنِ وسائیئےَ --	ਆਪੇ ਦੇਇ ਪਿਆਰੁ ਮੰਨਿ ਵਸਾਈਐ ॥
مُہتُ ن چسا وِلنّمُ بھرِیئےَ پائیئےَ --	ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
گُر پرسادی بُجھِ سچِ سمائیئےَ --20--	ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥

[1] حکمی-

سلوکُ م: 1 --	----	ਸਲੋਕੁ ਮਃ ੧ ॥
تُمی تُما وِسُ اکُ دھتُورا نِمُ پھلُ --	----	ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
مَنِ مُکھِ وسہِ تِسُ جِسُ تُوںّ چِتِ ن آوہی --	----	ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
نانک کہِیۓ کِسُ ہنّڈھنِ کرما باہرے --1--	----	ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
م: 1 --	----	ਮਃ ੧ ॥
متِ پنّکھیرُو کِرتُ ساتھِ کب اُتم کب نِیچ --	----	ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
کب چنّدنِ کب اکِ ڈالِ کب اُچی پریتِ --	Page# [148]	ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
نانک ہُکمِ[1] چلائیۓ ساہِب[2] لگی رِیتِ --2-- | [1]حُکم-	----	ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥
[2]صاحِب-		
پئُڑی --	----	ਪਉੜੀ ॥
کیتے کہہِ وکھانڑ کہِ کہِ جاوَنڑا --	----	ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
وید کہہِ وکھِیانڑ انتُ ن پاوَنڑا --	----	ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
پڑھےۓ ناہی بھیدُ بُجھےۓ پاوَنڑا --	----	ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥

کھٹُ درسن کےَ بھیکھِ کسےَ سچِ سماوݨا ۔۔	----	ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
سچا پُرکھُ الکھُ سبدِ سُہاوݨا ۔۔	----	ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
مّنے ناءُ بِسنّکھ درگہ پاوݨا ۔۔	----	ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
کھالک[1] کءُ آدیسُ ڈھاڈھی گاوݨا ۔۔ | [1]خالق۔	----	ਖਾਲਕ ਕਉ ਆਦੇਸੁ ਢਾਢੀ ਗਾਵਣਾ ॥
نانکُ جُگُ جُگُ ایکُ منّنِ وساوݨا ۔۔21۔۔	----	ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
سلوکُ مہلا[1] 2 ۔۔ | [1]محلا۔	----	ਸਲੋਕੁ ਮਹਲਾ ੨ ॥
منّتّری ہوءِ اٹھُوہِیا ناگی لگےَ جاءِ ۔۔	----	ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
آپݨ ہتھی آپݨےَ دے کُوچا آپے لاءِ ۔۔	----	ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
ہُکمُ[1] پئِیا دھُرِ کھسم[2] کا اتی ہُو دھکا کھاءِ ۔۔ | [1]حُکمُ۔ [2]خصم۔	----	ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੁ ਧਕਾ ਖਾਇ ॥
گُرمُکھ سِءُ منمُکھُ اڑے ڈُبےَ ہکِ[1] نِیاءِ ۔۔ | [1]حقِ۔	----	ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
دُہا سِرِیا آپے کھسمُ[1] وکھےَ کرِ وِئُپاءِ ۔۔ | [1]خصمُ۔	----	ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥

نانک ایوے جانیٔے سبھ کچھ تِسہِ رجاءِ[1] --1-- | [1]رضاءِ-	----	ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
مہلا[1] 2 -- | [1]محلا-	----	ਮਹਲਾ ੨ ॥
نانک پرکھے آپ کءُ تا پارکھُ جانُ --	----	ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
روگُ دارُو دووے بُجھے تا وَیدُ سُجانُ --	----	ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
واٹ ن کرئی ماملا جانے مِہمانُ --	----	ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
مُولُ جانِ گلا کرے ہانِ لائے ہانُ --	----	ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
لبِ ن چلئی سچِ رہے سو وِسٹُ پروانُ --	----	ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
سرُ سندھے آگاس کءُ کِءُ پہچے بانُ --	----	ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
اگے اوہُ اگنّمُ ہے واہیدڑُ جانُ --2--	----	ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥
پئُڑی --	----	ਪਉੜੀ ॥
ناری پُرکھ پیارُ پریم سیگارِیا --	----	ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥

کرنِ بھگتِ دِنُ راتِ ن رہنی وارِییا --	----	ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
مہلا[1] منّجھِ نِواسُ سبدِ سوارِییا -- | [1]محلا-	----	ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
سچُ کہنِ ارداسِ[1] سے ویچارِییا -- | [1]عرداس-	----	ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
سوہنِ کھسمے[1] پاسِ ہُکمِ[2] سِدھارِییا -- | [1]خصمے- [2]حکمِ-	----	ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
سکھی کہنِ ارداسِ[1] منہُ پیارِییا -- | [1]عرداس-	----	ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
بِن ناوے دھرِگُ واسُ پھٹُ سُ جیوِیا --	----	ਬਿਨ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
سبدِ سوارِییاسُ انمّرِتُ پیوِیا --22--	----	ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
سلوکُ م: 1 --	----	ਸਲੋਕੁ ਮਃ ੧ ॥
مارُو میہِ ن ترِپتِیا اگی لہےَ ن بھُکھ --	----	ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
راجا راجِ ن ترِپتِیا سائِر بھرے کِسُک --	----	ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
نانک سچے نام کی کیتی پچھا پچھ --1--	----	ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
مہلا[1] 2 -- | [1]محلا-	----	ਮਹਲਾ ੨ ॥

نِہپھلنّ تِس جنمسِ جاوتُ برّہم ن بِنّدتے --	----	ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ساگرنّ سنّسارسِ گُر پرسادی ترہِ کے --	----	ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
کرنڑ کارنڑ سمرتھُ ہےَ کہُ نانک بیچارِ --	----	ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
کارنڑُ کرتے وسِ ہےَ جِنِ کل رکھی دھارِ --2--	----	ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
پئُڑی --	----	ਪਉੜੀ ॥
کھسمےَ[1] کےَ دربارِ ڈھاڈھی وسِیا -- | [1]خصمےَ	----	ਖਸਮੈ ਕੈ ਦਰਬਾਰਿ ਢਾਢੀ ਵਸਿਆ ॥
سچا کھسمُ[1] کلانڑِ کملُ وِگسِیا -- | [1]خصمُ	----	ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
کھسمہُ پُورا پاءِ منہُ رہسِیا --	----	ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
دُسمن کڈھے مارِ سجنڑ سرسِیا --	----	ਦੁਸਮਨ ਕਢੇ ਮਾਰਿ ਸਜਣ ਸਰਸਿਆ ॥
سچا ستِگُرُ سیونِ سچا مارگُ دسِیا --	----	ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
سچا سبدُ بیچارِ کالُ وِدھئُسِیا --	Page# [149]	ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ڈھاڈھی کتھے اکتھُ سبدِ سوارِیا --	----	ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
نانک گُنڑ گہِ راسِ ہرِ جیءُ ملے پِیارِیا --23--	----	ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
سلوکُ م: 1 --	----	ਸਲੋਕੁ ਮਃ ੧ ॥

کھِتئہُ[1] جنّمے کھتے[2] کرنِ ت کھِتیا[3] وِچ پاہِ ۔۔ | [1]خطِئہُ۔ [2]خطے۔ [3]خطِیا۔	----	ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
دھوتے مُولِ ن اُترہِ جے س ءُ دھوونْ پاہِ ۔۔	----	ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
نانک بکھسے[1] بکھسِیئہِ[2] ناہِ ت پاہی پاہِ ۔۔1۔۔ | [1]بخشے۔ [2]بخشِیئہِ۔	----	ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
م: 1 ۔۔	----	ਮਃ ੧ ॥
نانک بولنْ جھکھنْا دُکھ چھڈِ منّگیئہِ سُکھ ۔۔	----	ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
سُکھُ دُکھُ دُءِ درِ کپڑے پہِرہِ جاءِ منُکھ ۔۔	----	ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
جتھےَ بولنِ ہارِیئےَ تتھےَ چنّگی چُپ ۔۔2۔۔	----	ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
پئُڑی ۔۔	----	ਪਉੜੀ ॥
چارے کُنّڈا دیکھِ انّدرُ بھالِیا ۔۔	----	ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
سچےَ پُرکھِ الکھِ سِرجِ نِہالِیا ۔۔	----	ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥

اُجھڑِ بھُلے راہ گُرِ ویکھالیا ــ	----	ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ستِگُر سچے واہُ سچُ سمالیا ــ	----	ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
پائیا رتنُ گھراہُ دِیوا بالیا ــ	----	ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
سچے سبدِ سلاہِ[1] سُکھیۓ سچ والیا ــ | [1]سلاحِ-	----	ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
نِڈریا ڈرُ لگِ گربِ سِ گالیا ــ	----	ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
ناوہُ بھُلا جگُ پھِرے بیتالیا ــ24ــ	----	ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
سلوکُ م: 3 ــ	----	ਸਲੋਕੁ ਮਃ ੩ ॥
بھے وِچ جنمے بھے مرے بھی بھءُ من مہِ ہوءِ ــ	----	ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
نانک بھے وِچ جے مرے سہلا آئیا سوءِ ــ1ــ	----	ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
م: 3 ــ	----	ਮਃ ੩ ॥

ਭੈ ਵਿਣੁ ਜੀਵੈ ਬਹੁਤੁ ਬਹੁਤੁ
ਖੁਸੀਆ ਖੁਸੀ ਕਮਾਇ ॥

بھےَ وِنُ جِیوے بہُت بہُت
کھُسِیا کھُسی[1] کماءِ -- | [1]خُشی-

ਨਾਨਕ ਭੈ ਵਿਣੁ ਜੇ ਮਰੈ
ਮੁਹਿ ਕਾਲੈ ਉਠਿ ਜਾਇ ॥੨॥

نانکُ بھےَ وِنُ جے مرے
مُہِ کالےَ اُٹھِ جاءِ --2--

ਪਉੜੀ ॥

پئُڑی --

ਸਤਿਗੁਰੁ ਹੋਇ ਦਇਆਲੁ
ਤ ਸਰਧਾ ਪੂਰੀਐ ॥

ستِگُرُ ہوءِ دئِیالُ
ت سردھا پُورِیۓَ --

ਸਤਿਗੁਰੁ ਹੋਇ ਦਇਆਲੁ
ਨ ਕਬਹੂੰ ਝੂਰੀਐ ॥

ستِگُرُ ہوءِ دئِیالُ
ن کبہُوں جھُورِیۓَ --

ਸਤਿਗੁਰੁ ਹੋਇ ਦਇਆਲੁ
ਤਾ ਦੁਖੁ ਨ ਜਾਣੀਐ ॥

ستِگُرُ ہوءِ دئِیالُ
تا دُکھُ ن جانِئیۓَ --

ਸਤਿਗੁਰੁ ਹੋਇ ਦਇਆਲੁ
ਤਾ ਹਰਿ ਰੰਗੁ ਮਾਣੀਐ ॥

ستِگُرُ ہوءِ دئِیالُ
تا ہرِ رنّگُ مانِئیۓَ --

ਸਤਿਗੁਰੁ ਹੋਇ ਦਇਆਲੁ
ਤਾ ਜਮ ਕਾ ਡਰੁ ਕੇਹਾ ॥

ستِگُرُ ہوءِ دئِیالُ
تا جم کا ڈرُ کیہا --

ਸਤਿਗੁਰੁ ਹੋਇ ਦਇਆਲੁ
ਤਾ ਸਦ ਹੀ ਸੁਖੁ ਦੇਹਾ ॥

ستِگُرُ ہوءِ دئِیالُ
تا سد ہی سُکھُ دیہا --

ਸਤਿਗੁਰੁ ਹੋਇ ਦਇਆਲੁ
ਤਾ ਨਵ ਨਿਧਿ ਪਾਈਐ ॥

ستِگُرُ ہوءِ دئِیالُ
تا نو ندھِ پائیۓَ --

سِتگُرُ ہوءِ دئِیالُ ت سچِ سمائیٔےَ --25--	----	ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
سلوکُ م: 1 --	----	ਸਲੋਕੁ ਮਃ ੧ ॥
سِرُ کھوہاءِ پیئہِ ملوانْی جُوٹھا منّگِ منّگ کھاہی --	----	ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
پھولِ پھدِیہتِ مُہِ لَینِ بھڑاسا پانْی دیکھِ سگاہی --	----	ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
بھیڈا واگی سِرُ کھوہائِنِ بھرِیئِنِ ہتھ سُیاہی --	----	ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
مائُو پیئُو کِرتُ گوائِنِ ٹبر روونِ دھاہی --	----	ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
اونا پِنّڈُ ن پتلِ کِرِیا ن دِیوا مُۓ کِتھائُو پاہی --	----	ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
اٹھسٹھِ تیِرتھ دینِ ن ڈھوئی بّرہمنْ انّنُ ن کھاہی --	----	ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
سدا کچِیل رہہِ دِنُ راتی متھےَ ٹِکے ناہی --	----	ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
جھُنّڈی پاءِ بہنِ نِتِ مرنْےَ دڑِ دِیبانْ ن جاہی --	----	ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥

لکی کاسے ہتھی پھُنّمݨ اگو پِچھی جاہی --	----	ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
نا اوءِ جوگی نا اوءِ جنّگم نا اوءِ کاجی[1] مُنّلا -- | [1]قاضی-	----	ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
دیِ وِگوۓ پھِرہِ وِگُتے پھِٹا وتے گلا --	Page# [150]	ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
جِیا مارِ جِیوالے سوئی اورُ ن کوئی رکھےَ --	----	ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
دانہُ تےَ اِسنانہُ ونّجے بھسُ پئی سِرِ کھُتھےَ --	----	ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
پاݨی وِچہُ رتن اُپنّنے میرُ کِیا مادھاݨی --	----	ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
اٹھسٹھِ تیِرتھ دیوی تھاپے پُربی لگےَ باݨی --	----	ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
ناءِ نِواجا[1] ناتےَ پوُجا ناونِ سدا سُجاݨی -- | [1]نِوازا-	----	ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
مُئیا جِیوِدیا گتِ ہووےَ جاں سِرِ پائیئےَ پاݨی --	----	ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥

نانک سِرکھُتھے سَیتانی[1]	----	ਨਾਨਕ ਸਿਰਖੁਥੇ ਸੈਤਾਨੀ
اینا گل ن بھانٹی -- | [1]شیطانی-		ਏਨਾ ਗਲ ਨ ਭਾਣੀ ॥
وُٹھے ہوئیے ہوءِ بِلاوَل	----	ਵੁਠੈ ਹੋਇਐ ਹੋਇ ਬਿਲਾਵਲੁ
جِیا جُگتِ سمانٹی --		ਜੀਆ ਜੁਗਤਿ ਸਮਾਣੀ ॥
وُٹھے انّن کمادُ کپاہا	----	ਵੁਠੈ ਅੰਨੁ ਕਮਾਦੁ ਕਪਾਹਾ
سبھسے پڑدا ہووے --		ਸਭਸੈ ਪੜਦਾ ਹੋਵੈ ॥
وُٹھے گھاہ چرہِ نِت سُرہی	----	ਵੁਠੈ ਘਾਹੁ ਚਰਹਿ ਨਿਤਿ ਸੁਰਹੀ
سا دھن دہی وِلووے --		ਸਾ ਧਨ ਦਹੀ ਵਿਲੋਵੈ ॥
تِتُ گھِءِ ہوم جگ سد پُوجا	----	ਤਿਤੁ ਘਿਇ ਹੋਮ ਜਗ ਸਦ ਪੂਜਾ
پئیے کارجُ سوہے --		ਪਇਐ ਕਾਰਜੁ ਸੋਹੈ ॥
گُرو سمُنّد ندی سبھِ سِکھی	----	ਗੁਰੂ ਸਮੁੰਦੁ ਨਦੀ ਸਭਿ ਸਿਖੀ
ناتے جِت وڈِیائی --		ਨਾਤੈ ਜਿਤੁ ਵਡਿਆਈ ॥
نانک جے سِرکھُتھے ناوِن ناہی	----	ਨਾਨਕ ਜੇ ਸਿਰਖੁਥੇ ਨਾਵਨਿ ਨਾਹੀ
تا ست چٹے سِر چھائی --1--		ਤਾ ਸਤ ਚਟੇ ਸਿਰਿ ਛਾਈ ॥੧॥
م: 2 --	----	ਮਃ ੨ ॥
اگی پالا کِ کرے	----	ਅਗੀ ਪਾਲਾ ਕਿ ਕਰੇ
سُورج کیہی راتِ --		ਸੂਰਜ ਕੇਹੀ ਰਾਤਿ ॥
چنّد انیرا کِ کرے	----	ਚੰਦ ਅਨੇਰਾ ਕਿ ਕਰੇ
پئُٹ پانٹی کِیا جاتِ[1] -- | [1]ذاتِ-		ਪਉਣ ਪਾਣੀ ਕਿਆ ਜਾਤਿ ॥

دھرتی چیجی کِ کرے جِس وِچ سبھ کُچھ ہوءِ --	----	ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
نانکؔ تا پت جاݨئیے جا پت رکھےَ سوءِ --2--	----	ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
پئُڑی --	----	ਪਉੜੀ ॥
تُدھ سچے سُبھانُ[1] سدا کلاݨیا -- | [1]سُبحانُ-	----	ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
تُوںَ سچا دیباݨُ ہورِ آوݨ جاݨیا --	----	ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
سچُ جِ منگّہِ دانُ سِ تُدھےَ جیہِیا --	----	ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
سچُ تیرا پھُرمانُ[1] سبدے سوہِیا -- | [1]فُرمانُ-	----	ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
مَنّئےَ گیانُ دھیانُ تُدھےَ تے پائیا --	----	ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
کرمِ پوےَ نیسانُ[1] ن چلے چلائیا -- | [1]نِشانُ-	----	ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
تُوںَ سچا داتارُ نِت دیوہِ چڑھِ سوائیا --	----	ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
نانکُ منگّےَ دانُ جو تُدھ بھائیا --26--	----	ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
سلوکُ م: 2 --	----	ਸਲੋਕੁ ਮਃ ੨ ॥
دیکھیا آکھِ بُجھائیا سِپھتی[1] سچِ سمےءُ -- | [1]صِفتی-	----	ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥

تِن کؐ کِیا اُپدیسیئَ جِن گُرُ نانکُ دےؐ --1--	----	ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
م: 1 --	----	ਮਃ ੧ ॥
آپِ بُجھاۓ سوئی بُوجھےَ --	----	ਆਪਿ ਬੁਝਾਏ ਸੋਈ ਬੂਝੈ ॥
جِسُ آپِ سُجھاۓ تِسُ سبھُ کِچھُ سُوجھےَ --	----	ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
کہِ کہِ کتھنا مائِیا لُوجھےَ --	----	ਕਹਿ ਕਹਿ ਕਥਨਾ ਮਾਇਆ ਲੂਝੈ ॥
ہُکمی[1] سگل کرے آکار -- | [1]حُکمی-	----	ਹੁਕਮੀ ਸਗਲ ਕਰੇ ਆਕਾਰ ॥
آپے جانۓَ سرب وِیچار --	----	ਆਪੇ ਜਾਣੈ ਸਰਬ ਵੀਚਾਰ ॥
اکھر نانک اکھِئو آپِ --	----	ਅਖਰ ਨਾਨਕ ਅਖਿਓ ਆਪਿ ॥
لہےَ بھراتِ ہووےَ جِسُ داتِ --2--	----	ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥
پئُڑی --	----	ਪਉੜੀ ॥
ہؐ ڈھاڈھی ویکارُ کارےَ لائِیا --	----	ਹਉ ਢਾਢੀ ਵੇਕਾਰੁ ਕਾਰੈ ਲਾਇਆ ॥
راتِ دِہےَ کےَ وار دھُرہُ پھُرمائِیا[1] -- | [1]فُرمائِیا-	----	ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ڈھاڈھی سچےَ مہلِ[1] کھسمِ[2] بُلائِیا -- | [1]محلِ- [2]خصمِ-	----	ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
سچی سِپھتِ[1] سالاہ[2] کپڑا پائِیا -- | [1]صِفتِ- [2]سالاح-	----	ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
سچا انّمرِت نامُ بھوجنُ آئِیا --	----	ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
گُرمتی کھادھا رجِ تِنِ سُکھُ پائِیا --	----	ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

ڈھاڈھی کرے پساءُ سبدُ وجائِیا --	----	ਢਾਢੀ ਕਰੇ ਪਸਾਉ ਸਬਦੁ ਵਜਾਇਆ ॥
نانک سچُ سالاہِ[1] پُورا پائِیا --27-- سُدھُ | [1]سالاحِ-	----	ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ
راگُ گئُڑی گُیاریری مہلا[1] 1 چئُپدے دُپدے | [1]محلا-	Page# [151]	ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ
ੴ ستِنامُ کرتا پُرکھُ نِربھءُ نِرویرُ اکال مُورتِ اجُونی سَیبھن گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
بھءُ مُچُ بھارا وڈا تولُ --	----	ਭਉ ਮੁਚੁ ਭਾਰਾ ਵਡਾ ਤੋਲੁ ॥
من متِ ہئُلی بولے بولُ --	----	ਮਨ ਮਤਿ ਹਉਲੀ ਬੋਲੇ ਬੋਲੁ ॥
سِرِ دھرِ چلیئے سہیئے بھارُ --	----	ਸਿਰਿ ਧਰਿ ਚਲੀਐ ਸਹੀਐ ਭਾਰੁ ॥
ندری کرمی گُربیچارُ --1--	----	ਨਦਰੀ ਕਰਮੀ ਗੁਰ ਬੀਚਾਰੁ ॥੧॥
بھَے بِنُ کوءِ ن لنگھسِ پارِ --	----	ਭੈ ਬਿਨੁ ਕੋਇ ਨ ਲੰਘਸਿ ਪਾਰਿ ॥
بھَے بھءُ راکھِیا بھاءِ سوارِ --1-- رہاءُ --	----	ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥
بھَے تنِ اگنِ بھکھَے بھَے نالِ --	----	ਭੈ ਤਨਿ ਅਗਨਿ ਭਖੈ ਭੈ ਨਾਲਿ ॥
بھَے بھءُ گھڑِیئے سبدِ سوارِ --	----	ਭੈ ਭਉ ਘੜੀਐ ਸਬਦਿ ਸਵਾਰਿ ॥
بھَے بِنُ گھاڑت کچُ نِکچ --	----	ਭੈ ਬਿਨੁ ਘਾੜਤ ਕਚੁ ਨਿਕਚ ॥
اندھا سچا اندھی سٹ --2--	----	ਅੰਧਾ ਸਚਾ ਅੰਧੀ ਸਟ ॥੨॥
بُدھی باجی[1] اُپجَے چاءُ -- | [1]بازی-	----	ਬੁਧੀ ਬਾਜੀ ਉਪਜੈ ਚਾਉ ॥

سہس سِیانٹپ پوے ن تاءُ ــ	----	ਸਹਸ ਸਿਆਣਪ ਪਵੈ ਨ ਤਾਉ ॥
نانک منمُکھِ بولنُ واءُ ــ	----	ਨਾਨਕ ਮਨਮੁਖਿ ਬੋਲਣੁ ਵਾਉ ॥
انّدھا اکھرُ واءُ دُیاءُ ــ3ــ1ــ	----	ਅੰਧਾ ਅਖਰੁ ਵਾਉ ਦੁਆਉ ॥੩॥੧॥
گئُڑی مہلا[1] 1 ــ | [1]محلاــ	----	ਗਉੜੀ ਮਹਲਾ ੧ ॥
ڈرِ گھرُ گھرِ ڈرُ ڈرِ ڈرُ جاءِ ــ	----	ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥
سو ڈرُ کیہا جِتُ ڈرِ ڈرُ پاءِ ــ	----	ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥
تُدھُ بِنُ دُوجی ناہی جاءِ ــ	----	ਤੁਧੁ ਬਿਨੁ ਦੂਜੀ ਨਾਹੀ ਜਾਇ ॥
جو کِچھُ ورتے سبھ تیری رجاءِ[1] ــ1ــ | [1]رضاءِــ	----	ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥
ڈرِیئے جے ڈرُ ہووے ہورُ ــ	----	ਡਰੀਐ ਜੇ ਡਰੁ ਹੋਵੈ ਹੋਰੁ ॥
ڈرِ ڈرِ ڈرنا من کا سورُ ــ1ــ رہاءُ ــ	----	ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥
ن جیءُ مرے ن ڈُوبے ترے ــ	----	ਨ ਜੀਉ ਮਰੈ ਨ ਡੂਬੈ ਤਰੈ ॥
جِنِ کِچھُ کِیا سو کِچھُ کرے ــ	----	ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
ہُکمے[1] آوے ہُکمے[2] جاءِ ــ | [1]حُکمےــ [2]حُکمےــ	----	ਹੁਕਮੇ ਆਵੈ ਹੁਕਮੇ ਜਾਇ ॥
آگے پاچھے ہُکمِ[1] سماءِ ــ2ــ | [1]حُکمِــ	----	ਆਗੈ ਪਾਛੈ ਹੁਕਮਿ ਸਮਾਇ ॥੨॥
ہنّسُ ہیتُ آسا اسمانُ ــ	----	ਹੰਸੁ ਹੇਤੁ ਆਸਾ ਅਸਮਾਨੁ ॥
تِسُ وِچِ بھُوکھ بہُتُ نے سانُ ــ	----	ਤਿਸੁ ਵਿਚਿ ਭੁਖ ਬਹੁਤੁ ਨੈ ਸਾਨੁ ॥
بھءُ کھاٹا پِیٹا آدھارُ ــ	----	ਭਉ ਖਾਣਾ ਪੀਣਾ ਆਧਾਰੁ ॥

وِݨُ کھادھے مرِ ہوہِ گوار ـ ـ3ـ ـ	----	ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥
جِس کا کوءِ کوئی کوءِ کوءِ ـ ـ	----	ਜਿਸ ਕਾ ਕੋਇ ਕੋਈ ਕੋਇ ਕੋਇ ॥
سبھُ کو تیرا توُنّ سبھنا کا سوءِ ـ ـ	----	ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥
جا کے جیء جنّت دھنُ مالُ ـ ـ	----	ਜਾ ਕੇ ਜੀਅ ਜੰਤ ਧਨੁ ਮਾਲੁ ॥
نانک آکھݨُ بِکھمُ بیچارُ ـ ـ4ـ ـ2ـ ـ	----	ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥
گئُڑی مہلا[1] 1 ـ ـ | [1]محلا ـ	----	ਗਉੜੀ ਮਹਲਾ ੧ ॥
ماتا مت پِتا سنّتوکھُ ـ ـ	----	ਮਾਤਾ ਮਤਿ ਪਿਤਾ ਸੰਤੋਖੁ ॥
ستُ بھائی کرِ ایہُ وِسیکھُ ـ ـ1ـ ـ	----	ਸਤੁ ਭਾਈ ਕਰਿ ਏਹੁ ਵਿਸੇਖੁ ॥੧॥
کہݨا ہےَ کِچھُ کہݨُ ن جاءِ ـ ـ	----	ਕਹਣਾ ਹੈ ਕਿਛੁ ਕਹਣੁ ਨ ਜਾਇ ॥
تءُ کُدرتِ[1] کیمتِ[2] نہی پاءِ ـ ـ1ـ ـ رہاءُ ـ ـ | [1]قُدرتِ ـ [2]قیمتِ ـ	----	ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥
سرم سُرتِ دُءِ سسُر بھۓ ـ ـ	Page# [152]	ਸਰਮ ਸੁਰਤਿ ਦੁਇ ਸਸੁਰ ਭਏ ॥
کرݨی کامݨِ کرِ من لۓ ـ ـ2ـ ـ	----	ਕਰਣੀ ਕਾਮਣਿ ਕਰਿ ਮਨ ਲਏ ॥੨॥
ساہا سنّجوگُ وِییاہُ وِیجوگُ ـ ـ	----	ਸਾਹਾ ਸੰਜੋਗੁ ਵੀਆਹੁ ਵੀਜੋਗੁ ॥
سچُ سنّتتِ کہُ نانک جوگُ ـ ـ3ـ ـ3ـ ـ	----	ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥
گئُڑی مہلا[1] 1 ـ ـ | [1]محلا ـ	----	ਗਉੜੀ ਮਹਲਾ ੧ ॥
پئُݨےَ پاݨی اگنی کا میلُ ـ ـ	----	ਪਉਣੈ ਪਾਣੀ ਅਗਨੀ ਕਾ ਮੇਲੁ ॥
چنّچل چپل بُدھِ کا کھیلُ ـ ـ	----	ਚੰਚਲ ਚਪਲ ਬੁਧਿ ਕਾ ਖੇਲੁ ॥
نءُ درواجے[1] دسوا دُیارُ ـ ـ | [1]دروازے ـ	----	ਨਉ ਦਰਵਾਜੇ ਦਸਵਾ ਦੁਆਰੁ ॥

بُجھُ رے گِیانی ایہُ بیچارُ --1--	----	ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
کتھتا بکتا سُنتا سوئی --	----	ਕਥਤਾ ਬਕਤਾ ਸੁਨਤਾ ਸੋਈ ॥
آپُ بیچارے سُ گِیانی ہوئی --1-- رہاءُ --	----	ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
دیہی ماٹی بولے پئُڑُ --	----	ਦੇਹੀ ਮਾਟੀ ਬੋਲੈ ਪਉਣੁ ॥
بُجھُ رے گِیانی مُویا ہے کئُڑُ --	----	ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
مُوئی سُرتِ بادُ اہنّکارُ --	----	ਮੂਈ ਸੁਰਤਿ ਬਾਦੁ ਅਹੰਕਾਰੁ ॥
اوہُ ن مُویا جو دیکھنڑہارُ --2--	----	ਓਹੁ ਨ ਮੂਆ ਜੋ ਦੇਖਣਹਾਰੁ ॥੨॥
جے کارنڑِ تٹِ تیِرتھ جاہی --	----	ਜੈ ਕਾਰਣਿ ਤਟਿ ਤੀਰਥ ਜਾਹੀ ॥
رتن پدارتھ گھٹ ہی ماہی --	----	ਰਤਨ ਪਦਾਰਥ ਘਟ ਹੀ ਮਾਹੀ ॥
پڑِ پڑِ پنّڈِتُ بادُ وکھانڑےَ --	----	ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
بھیِترِ ہودی وستُ ن جانڑےَ --3--	----	ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ہءُ ن مُویا میری مُئی بلاءِ --	----	ਹਉ ਨ ਮੂਆ ਮੇਰੀ ਮੁਈ ਬਲਾਇ ॥
اوہُ ن مُویا جو رہِیا سماءِ --	----	ਓਹੁ ਨ ਮੂਆ ਜੋ ਰਹਿਆ ਸਮਾਇ ॥
کہُ نانک گُرِ برّہمُ دِکھائِیا --	----	ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
مرتا جاتا ندرِ ن آئِیا --4--4--	----	ਮਰਤਾ ਜਾਤਾ ਨਦਰਿ ਨ ਆਇਆ ॥੪॥੪॥
گئُڑی مہلا[1] 1 دکھنڑی -- | [1]محلا-	----	ਗਉੜੀ ਮਹਲਾ ੧ ਦਖਣੀ ॥
سُنڑِ سُنڑِ بُوجھےَ مانےَ ناءُ --	----	ਸੁਣਿ ਸੁਣਿ ਬੂਝੈ ਮਾਨੈ ਨਾਉ ॥
تا کےَ سد بلِہارےَ جاءُ --	----	ਤਾ ਕੈ ਸਦ ਬਲਿਹਾਰੈ ਜਾਉ ॥

آپِ بھُلاۓ ٹھئُر ن ٹھاءُ --	----	ਆਪਿ ਭੁਲਾਏ ਠਉਰ ਨ ਠਾਉ ॥
تُوںّ سمجھاوہِ میلِ مِلاءُ --1--	----	ਤੂੰ ਸਮਝਾਵਹਿ ਮੇਲਿ ਮਿਲਾਉ ॥੧॥
نامُ ملےَ چلےَ مےَ نالِ --	----	ਨਾਮੁ ਮਿਲੈ ਚਲੈ ਮੈ ਨਾਲਿ ॥
بِنُ ناوےَ بادھی سبھ کالِ --1-- رہاءُ --	----	ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
کھیتی ونڄُ ناوےَ کی اوٹ --	----	ਖੇਤੀ ਵਣਜੁ ਨਾਵੈ ਕੀ ਓਟ ॥
پاپُ پُنّنُ بیِج کی پوٹ --	----	ਪਾਪੁ ਪੁੰਨੁ ਬੀਜ ਕੀ ਪੋਟ ॥
کامُ کرودھُ جیء مہِ چوٹ --	----	ਕਾਮੁ ਕ੍ਰੋਧੁ ਜੀਅ ਮਹਿ ਚੋਟ ॥
نامُ وِسارِ چلے منِ کھوٹ --2--	----	ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
ساچے گُر کی ساچی سِیکھ --	----	ਸਾਚੇ ਗੁਰ ਕੀ ਸਾਚੀ ਸੀਖ ॥
تنُ منُ سِیتلُ ساچُ پرِیکھ --	----	ਤਨੁ ਮਨੁ ਸੀਤਲੁ ਸਾਚੁ ਪਰੀਖ ॥
جل پُرائنِ رس کمل پرِیکھ --	----	ਜਲ ਪੁਰਾਇਨਿ ਰਸ ਕਮਲ ਪਰੀਖ ॥
سبدِ رتے مٹھے رس اِیکھ --3--	----	ਸਬਦਿ ਰਤੇ ਮੀਠੇ ਰਸ ਈਖ ॥੩॥
ہُکمِ[1] سنّجوگی گڑِ دس دُیار -- | [1]حُکمِ-	----	ਹੁਕਮਿ ਸੰਜੋਗੀ ਗੜਿ ਦਸ ਦੁਆਰ ॥
پنّچ وسہِ مِلِ جوتِ اپار --	----	ਪੰਚ ਵਸਹਿ ਮਿਲਿ ਜੋਤਿ ਅਪਾਰ ॥
آپِ تُلےَ آپے ونڄار --	----	ਆਪਿ ਤੁਲੈ ਆਪੇ ਵਣਜਾਰ ॥
نانکُ نامِ سوارنڑہار --4--5--	----	ਨਾਨਕ ਨਾਮਿ ਸਵਾਰਣਹਾਰ ॥੪॥੫॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
جاتو جاءِ کہا تے آوےَ --	----	ਜਾਤੋ ਜਾਇ ਕਹਾ ਤੇ ਆਵੈ ॥

کہ اُپجے کہ جاءِ سماوے --	----	ਕਹ ਉਪਜੈ ਕਹ ਜਾਇ ਸਮਾਵੈ ॥
کِءُ بادھِئو کِءُ مُکتی پاوے --	----	ਕਿਉ ਬਾਧਿਓ ਕਿਉ ਮੁਕਤੀ ਪਾਵੈ ॥
کِءُ ابناسی سہجِ سماوے --1--	----	ਕਿਉ ਅਬਿਨਾਸੀ ਸਹਜਿ ਸਮਾਵੈ ॥੧॥
نامُ رِدے انّمرِتُ مُکھِ نامُ --	----	ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
نرہر نامُ نرہر نِہکامُ --1-- رہاءُ --	----	ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥
سہجے آوے سہجے جاءِ --	----	ਸਹਜੇ ਆਵੈ ਸਹਜੇ ਜਾਇ ॥
من تے اُپجے من ماہِ سماءِ --	----	ਮਨ ਤੇ ਉਪਜੈ ਮਨ ਮਾਹਿ ਸਮਾਇ ॥
گرمُکھِ مُکتو بنّدھُ ن پاءِ --	----	ਗੁਰਮੁਖਿ ਮੁਕਤੋ ਬੰਧੁ ਨ ਪਾਇ ॥
سبدُ بیچارِ چھُٹے ہرِ ناءِ --2--	----	ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥
تروَر پنّکھی بہُ نِسِ باسُ --	----	ਤਰਵਰ ਪੰਖੀ ਬਹੁ ਨਿਸਿ ਬਾਸੁ ॥
سُکھ دُکھیا منِ موہ وِناسُ --	----	ਸੁਖ ਦੁਖੀਆ ਮਨਿ ਮੋਹ ਵਿਣਾਸੁ ॥
ساجھ بِہاگ تکہِ آگاسُ --	----	ਸਾਝ ਬਿਹਾਗ ਤਕਹਿ ਆਗਾਸੁ ॥
دہ دِسِ دھاوہِ کرمِ لِکھیاسُ --3--	----	ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥
نام سنّجوگی گوئِلِ تھاٹُ --	Page# [153]	ਨਾਮ ਸੰਜੋਗੀ ਗੋਇਲਿ ਥਾਟੁ ॥
کام کرودھ پھُوٹے بِکھُ ماٹُ --	----	ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
بِنُ وکھر سُونو گھرُ ہاٹُ --	----	ਬਿਨੁ ਵਖਰ ਸੂਨੋ ਘਰੁ ਹਾਟੁ ॥
گُر مِل کھولے بجر کپاٹ --4--	----	ਗੁਰ ਮਿਲਿ ਖੋਲੇ ਬਜਰ ਕਪਾਟ ॥੪॥
سادھُ ملے پُورب سنّجوگ --	----	ਸਾਧੁ ਮਿਲੈ ਪੂਰਬ ਸੰਜੋਗ ॥
سچِ رہسے پُورے ہرِ لوگ --	----	ਸਚਿ ਰਹਸੇ ਪੂਰੇ ਹਰਿ ਲੋਗ ॥

مَنُ تنُ دے لےَ سہجِ سُبھاءِ --	----	ਮਨੁ ਤਨੁ ਦੇ ਲੈ ਸਹਜਿ ਸੁਭਾਇ ॥
نانکؑ تِن کےَ لاگءُ پاءِ --5--6--	----	ਨਾਨਕ ਤਿਨ ਕੈ ਲਾਗਉ ਪਾਇ ॥੫॥੬॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
کامُ کرودھُ مائِیا مہِ چِیتُ --	----	ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
جھُوٹھ وِکارِ جاگےَ ہِت چِیتُ --	----	ਝੂਠ ਵਿਕਾਰਿ ਜਾਗੈ ਹਿਤ ਚੀਤੁ ॥
پُونّجی پاپ لوبھ کی کِیتُ --	----	ਪੂੰਜੀ ਪਾਪ ਲੋਭ ਕੀ ਕੀਤੁ ॥
ترُ تاری منِ نامُ سُچِیتُ --1--	----	ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
واہُ واہُ ساچے مےَ تیری ٹیکؑ --	----	ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
ہءُ پاپی تُونّ نِرملُ ایکُ --1-- رہاءُ --	----	ਹਉ ਪਾਪੀ ਤੂੰ ਨਿਰਮਲੁ ਏਕੁ ॥੧॥ ਰਹਾਉ ॥
اگنِ پانڑی بولےَ بھڑواءُ --	----	ਅਗਨਿ ਪਾਣੀ ਬੋਲੈ ਭੜਵਾਉ ॥
جِہوا اِنّدری ایکُ سُیاءُ --	----	ਜਿਹਵਾ ਇੰਦ੍ਰੀ ਏਕੁ ਸੁਆਉ ॥
دِسٹِ وِکاری ناہی بھءُ بھاءُ --	----	ਦਿਸਟਿ ਵਿਕਾਰੀ ਨਾਹੀ ਭਉ ਭਾਉ ॥
آپُ مارے تا پائے ناءُ --2--	----	ਆਪੁ ਮਾਰੇ ਤਾ ਪਾਏ ਨਾਉ ॥੨॥
سبدِ مرےَ پھِرِ مرڑُ ن ہوءِ --	----	ਸਬਦਿ ਮਰੈ ਫਿਰਿ ਮਰਣੁ ਨ ਹੋਇ ॥
بِنُ مُوئے کِءُ پُورا ہوءِ --	----	ਬਿਨੁ ਮੂਏ ਕਿਉ ਪੂਰਾ ਹੋਇ ॥
پرپنّچِ وِیاپ رہِیا منُ دوءِ --	----	ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
تھِرُ نارائِڑُ کرے سُ ہوءِ --3--	----	ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
بوہِتھِ چڑءُ جا آوےَ وارُ --	----	ਬੋਹਿਥਿ ਚੜਉ ਜਾ ਆਵੈ ਵਾਰੁ ॥
ٹھاکے بوہِتھ درگہ مار --	----	ਠਾਕੇ ਬੋਹਿਥ ਦਰਗਹ ਮਾਰ ॥

سچُ سالاہی[1] دھنّنُ گُردُیارُ ــ ــ | [1]سالاحی-	----	ਸਚੁ ਸਾਲਾਹੀ ਧੰਨੁ ਗੁਰਦੁਆਰੁ ॥
نانکؐ دِر گھرِ ایکنّکارُ ــ ــ4ــ ــ7ــ ــ	----	ਨਾਨਕ ਦਰਿ ਘਰਿ ਏਕੰਕਾਰੁ ॥੪॥੭॥
گئُڑی مہلا[1] 1 ــ ــ | [1]محلا-	----	ਗਉੜੀ ਮਹਲਾ ੧ ॥
اُلٹِئو کملُ برّہمُ بیچارِ ــ ــ	----	ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
انمّرِت دھار گگنِ دس دُیارِ ــ ــ	----	ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ترِبھوڻُ بیدھِیا آپِ مُرارِ ــ ــ1ــ ــ	----	ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
رے من میرے بھرمُ ن کیجےَ ــ ــ	----	ਰੇ ਮਨ ਮੇਰੇ ਭਰਮੁ ਨ ਕੀਜੈ ॥
منِ مانِئےَ انمّرِت رسُ پیجےَ ــ ــ1ــ ــ رہاءُ ــ ــ	----	ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
جنمُ جِیتِ مرڻِ منُ ماِنیا ــ ــ	----	ਜਨਮੁ ਜੀਤਿ ਮਰਣਿ ਮਨੁ ਮਾਨਿਆ ॥
آپِ مُویا منُ من تے جاِنیا ــ ــ	----	ਆਪਿ ਮੁਆ ਮਨੁ ਮਨ ਤੇ ਜਾਨਿਆ ॥
نجرِ[1] بھئی گھرُ گھر تے جاِنیا ــ ــ2ــ ــ | [1]نظرِ-	----	ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
جتُ ستُ تیِرتھُ مجنُ نامِ ــ ــ	----	ਜਤੁ ਸਤੁ ਤੀਰਥੁ ਮਜਨੁ ਨਾਮਿ ॥
ادھِکؐ بِتھارُ کرءُ کِسُ کامِ ــ ــ	----	ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
نر نارائِڻ انتّرجامِ ــ ــ3ــ ــ	----	ਨਰ ਨਾਰਾਇਣ ਅੰਤਰਜਾਮਿ ॥੩॥
آن منءُ تءُ پر گھر جاءُ ــ ــ	----	ਆਨ ਮਨਉ ਤਉ ਪਰ ਘਰ ਜਾਉ ॥
کِسُ جاچءُ ناہی کو تھاءُ ــ ــ	----	ਕਿਸੁ ਜਾਚਉ ਨਾਹੀ ਕੋ ਥਾਉ ॥
نانکؐ گُرمتِ سہجِ سماءُ ــ ــ4ــ ــ8ــ ــ	----	ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
گئُڑی مہلا[1] 1 ــ ــ | [1]محلا-	----	ਗਉੜੀ ਮਹਲਾ ੧ ॥

سِتگُرُ مِلےَ سُ مرنُّ دِکھاۓ ۔۔	----	ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
مرنُّ رہنڑ رسُ انّترِ بھاۓ ۔۔	----	ਮਰਣੁ ਰਹਣ ਰਸੁ ਅੰਤਰਿ ਭਾਏ ॥
گربُ نِوارِ گگن پُرُ پاۓ ۔۔1۔۔	----	ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥
مرنُّ لِکھاءِ آۓ نہی رہنڑا ۔۔	----	ਮਰਣੁ ਲਿਖਾਇ ਆਏ ਨਹੀ ਰਹਣਾ ॥
ہرِ جپِ جاپِ رہنڑُ ہرِ سرنڑا ۔۔1۔۔ رہاءُ ۔۔	----	ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥
سِتگُرُ مِلےَ ت دُبِدھا بھاگےَ ۔۔	----	ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
کملُ بِگاسِ منُ ہرِ پرّبھ لاگےَ ۔۔	----	ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
جِیوتُ مرےَ مہا رسُ آگےَ ۔۔2۔۔	----	ਜੀਵਤੁ ਮਰੈ ਮਹਾ ਰਸੁ ਆਗੈ ॥੨॥
سِتگرِ مِلِۓَ سچ سنّجمِ سُوچا ۔۔	----	ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
گُر کی پئُڑی اُوچو اُوچا ۔۔	----	ਗੁਰ ਕੀ ਪਉੜੀ ਊਚੋ ਊਚਾ ॥
کرمِ مِلےَ جم کا بھءُ مُوچا ۔۔3۔۔	----	ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥
گُرِ مِلِۓَ مِلِ انّکِ سمائِیا ۔۔	----	ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
کرِ کِرپا گھرُ مہلُ[1] دِکھائِیا ۔۔ | [1]محلُ۔	----	ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
نانک ہئُمےَ مارِ مِلائِیا ۔۔4۔۔9۔۔	----	ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥
گئُڑی مہلا[1] 1 ۔۔ | [1]محلا۔	Page# [154]	ਗਉੜੀ ਮਹਲਾ ੧ ॥
کِرتُ پئِیا نہ میٹےَ کوءِ ۔۔	----	ਕਿਰਤੁ ਪਇਆ ਨਹ ਮੇਟੈ ਕੋਇ ॥
کِیا جاںڑا کِیا آگےَ ہوءِ ۔۔	----	ਕਿਆ ਜਾਣਾ ਕਿਆ ਆਗੈ ਹੋਇ ॥
جو تِسُ بھاںڑا سوئی ہُویا ۔۔	----	ਜੋ ਤਿਸੁ ਭਾਣਾ ਸੋਈ ਹੂਆ ॥

اورُ ن کرݨےَ والا دُوِیا --1--	----	ਅਵਰੁ ਨ ਕਰਣੈ ਵਾਲਾ ਦੂਆ ॥੧॥
نا جاݨا کرم کیوڈ تیری داتِ --	----	ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
کرمُ دھرمُ تیرے نام کی جاتِ[1] --1-- رہاءُ -- | [1]زاتِ-	----	ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
تُو ایوڈُ داتا دیوݨہارُ --	----	ਤੂ ਏਵਡੁ ਦਾਤਾ ਦੇਵਣਹਾਰੁ ॥
توٹِ ناہی تُدھُ بھگتِ بھنّڈار --	----	ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
کِیا گربُ ن آوےَ راسِ --	----	ਕੀਆ ਗਰਬੁ ਨ ਆਵੈ ਰਾਸਿ ॥
جیءُ پِنّڈُ سبھُ تیرےَ پاسِ --2--	----	ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
تُو مارِ جیوالہِ بکھسِ[1] مِلاءِ -- | [1]بخشِ-	----	ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
جِءُ بھاوی تِءُ نامُ جپاءِ --	----	ਜਿਉ ਭਾਵੀ ਤਿਉ ਨਾਮੁ ਜਪਾਇ ॥
تُوںّ دانا بِینا ساچا سِرِ میرےَ --	----	ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥
گُرمتِ دےءِ بھروسےَ تیرےَ --3--	----	ਗੁਰਮਤਿ ਦੇਇ ਭਰੋਸੈ ਤੇਰੈ ॥੩॥
تن مہِ مَیلُ ناہی منُ راتا --	----	ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
گُر بچنی سچُ سبدِ پچھاتا --	----	ਗੁਰ ਬਚਨੀ ਸਚੁ ਸਬਦਿ ਪਛਾਤਾ ॥
تیرا تاݨُ نام کی وڈِیائی --	----	ਤੇਰਾ ਤਾਣੁ ਨਾਮ ਕੀ ਵਡਿਆਈ ॥
نانک رہݨا بھگتِ سرݨائی --4--10--	----	ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
جِنِ اکتھُ کہائِیا اپِئو پِیائِیا --	----	ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
ان بھےَ وِسرے نامِ سمائِیا --1--	----	ਅਨ ਭੈ ਵਿਸਰੇ ਨਾਮਿ ਸਮਾਇਆ ॥੧॥

کِیا ڈرِیۓ ڈُر ڈرہِ سمانا --	----	ਕਿਆ ਡਰੀਐ ਡਰੁ ਡਰਹਿ ਸਮਾਨਾ ॥
پُورے گُر کے سبدِ پچھانا --1-- رہاءُ --	----	ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
جِسُ نر رامُ رِدے ہرِ راسِ --	----	ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥
سہجِ سُبھاءِ ملے ساباسِ --2--	----	ਸਹਜਿ ਸੁਭਾਇ ਮਿਲੇ ਸਾਬਾਸਿ ॥੨॥
جاہِ سوارے ساجھ بیال --	----	ਜਾਹਿ ਸਵਾਰੈ ਸਾਝ ਬਿਆਲ ॥
اِت اُت منمُکھ بادھے کال --3--	----	ਇਤ ਉਤ ਮਨਮੁਖ ਬਾਧੇ ਕਾਲ ॥੩॥
اہِنِس رامُ رِدے سے پُورے --	----	ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
نانک رام ملے بھرم دُورے --11--4--	----	ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
گئُڑی مہلا[1] 1 -- | محلا[1]	----	ਗਉੜੀ ਮਹਲਾ ੧ ॥
جنمِ مرے ترَے گُنْ ہِتکارُ --	----	ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥
چارے بید کتھہِ آکارُ --	----	ਚਾਰੇ ਬੇਦ ਕਥਹਿ ਆਕਾਰੁ ॥
تِینِ اوستھا کہہِ وکھِیانُ --	----	ਤੀਨਿ ਅਵਸਥਾ ਕਹਹਿ ਵਖਿਆਨੁ ॥
تُرِییاوستھا ستِگُر تے ہرِ جانُ --1--	----	ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
رام بھگتِ گُر سیوا ترنْا --	----	ਰਾਮ ਭਗਤਿ ਗੁਰ ਸੇਵਾ ਤਰਣਾ ॥
باہُڑِ جنمُ ن ہوءِ ہے مرنْا --1-- رہاءُ --	----	ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
چارِ پدارتھ کہے سبھ کوئی --	----	ਚਾਰਿ ਪਦਾਰਥ ਕਹੈ ਸਭੁ ਕੋਈ ॥
سِمرِت ساست پنڈِت مُکھِ سوئی --	----	ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥
بِنُ گُر ارتھ بیچارُ ن پائیا --	----	ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥

مُکت پدارتھ بھگتِ ہرِ پائیا --2--	----	ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
جا کے ہِردےَ وسِیا ہرِ سوئی --	----	ਜਾ ਕੈ ਹਿਰਦੈ ਵਸਿਆ ਹਰਿ ਸੋਈ ॥
گُرمُکھِ بھگتِ پراپتِ ہوئی --	----	ਗੁਰਮੁਖਿ ਭਗਤਿ ਪਰਾਪਤਿ ਹੋਈ ॥
ہرِ کی بھگتِ مُکتِ آننّدُ --	----	ਹਰਿ ਕੀ ਭਗਤਿ ਮੁਕਤਿ ਆਨੰਦੁ ॥
گُرمتِ پائے پرمانّدُ --3--	----	ਗੁਰਮਤਿ ਪਾਏ ਪਰਮਾਨੰਦੁ ॥੩॥
جِنِ پائیا گُرِ دیکھِ دِکھائیا --	----	ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥
آسا ماہِ نِراسُ بُجھائیا --	----	ਆਸਾ ਮਾਹਿ ਨਿਰਾਸੁ ਬੁਝਾਇਆ ॥
دِینا ناتھُ سرب سُکھداتا --	----	ਦੀਨਾ ਨਾਥੁ ਸਰਬ ਸੁਖਦਾਤਾ ॥
نانک ہرِ چرݨی منُ راتا --4--12--	----	ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
گئُڑی چیتی مہلا[1] 1 -- | محلا[1]-	----	ਗਉੜੀ ਚੇਤੀ ਮਹਲਾ ੧ ॥
انّمرِت کائیا رہےَ سُکھالی باجی[1] اِہُ سنّسارو -- | بازی[1]-	----	ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
لبُ لوبھُ مُچُ کوُڑُ کماوہِ بہُتُ اُٹھاوہِ بھارو --	----	ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
توُنّ کائیا مےَ رُلدی دیکھی جِءُ دھر اُپرِ چھارو --1--	----	ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
سُݨِ سُݨِ سِکھ ہماری --	----	ਸੁਣਿ ਸੁਣਿ ਸਿਖ ਹਮਾਰੀ ॥
سُکرِتُ کیتا رہسی میرے جیئڑے بہُڑِ ن آوےَ واری --1-- رہاءُ --	----	ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥	Page# [155]	ہءُ تُدھُ آکھا میری کائِیا تُوںّ سُݨِ سِکھ ہماری --
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥	----	نِنّدا چِنّدا کرہِ پرائی جھُوٹھی لائِتباری --
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥	----	ویلِ پرائی جوہہِ جِیئڑے کرہِ چوری بُرِیاری --
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥	----	ہنّسُ چلِیا تُوںّ پِچھے رہِیئیہِ چھُٹڑِ ہوئِیئہِ ناری --2--
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥	----	تُوںّ کائِیا رہِیئہِ سُپننّترِ تُدھُ کِیا کرم کمائِیا --
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥	----	کرِ چوری مے جا کِچھُ لِیا تا منِ بھلا بھائِیا --
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥	----	ہلتِ ن سوبھا پلتِ ن ڈھوئی اہِلا جنمُ گوائِیا --3--
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥	----	ہءُ کھری دُہیلی ہوئی بابا نانک میری بات ن پُچھے کوئی --1-- رہاءُ --
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥	----	تاجی[1] تُرکی سُئِنا رُپا کپڑ کیرے بھارا -- | [1]تازی-

کِس ہی نالِ ن حلے نانک جھڑِ جھڑِ پۓ گوارا ---	ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
کُوجا میوا مےَ سبھ کِچھُ چاکھِیا اِکُ انّمرِتُ نامُ تُمارا --4--	ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
دے دے نِیو دِوال اُساری بھسمنّدر کی ڈھیری --	ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
سنّچے سنّچِ ن دیئی کِس ہی انّدھُ جانۓَ سبھ میری --	ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
سوئِن لنّکا سوئِن ماڑی سنّپےَ کسےَ ن کیری --5--	ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
سُݨِ مُورکھ منّن اجاݨا --	ਸੁਣਿ ਮੂਰਖ ਮੰਨ ਅਜਾਣਾ ॥
ہوگُ تسےَ کا بھاݨا --1-- رہاءُ --	ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
ساہُ ہمارا ٹھاکُرُ بھارا ہم تِس کے ونْجارے --	ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
جیءُ پِنّڈُ سبھ راسِ تسےَ کی مارِ آپے جِیوالے --6--1--13--	ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
گئُڑی چیتی مہلا[1] 1 -- | محلا[1]-	ਗਉੜੀ ਚੇਤੀ ਮਹਲਾ ੧ ॥
اوِرِ پنّچ ہم ایک جنا کِءُ راکھءُ گھر بارُ منا --	ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥

مارہِ لُوٹہِ نیت نیت کِسُ آگےَ کری پُکار جنا ۔۔1۔۔	----	ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
سّری رام ناما اُچرُ منا ۔۔	----	ਸ੍ਰੀ ਰਾਮ ਨਾਮਾ ਉਚਰੁ ਮਨਾ ॥
آگےَ جم دلُ بِکھمُ گھنا ۔۔1۔۔ رہاءُ ۔۔	----	ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
اُسارِ مڑھولی راکھےَ دُیارا بھیِترِ بَیٹھی سا دھنا ۔۔	----	ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
انّمرِت کیل کرے نِت کامنِ اورِ لُٹینِ سُ پنّچ جنا ۔۔2۔۔	----	ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
ڈھاہِ مڑھولی لُوٹیا دیہُرا سا دھن پکڑی ایک جنا ۔۔	----	ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
جم ڈنّڈا گلِ سنّگلُ پڑِیا بھاگِ گئے سے پنّچ جنا ۔۔3۔۔	----	ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
کامنِ لوڑے سُئِنا رُپا مِتّر لُڑینِ سُ کھادھاتا ۔۔	----	ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
نانک پاپ کرے تِن کارنِ جاسی جم پُرِ بادھاتا ۔۔4۔۔2۔۔14۔۔	----	ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮ ਪੁਰਿ ਬਾਧਾਤਾ ॥੪॥੨॥੧੪॥
گئُڑی چیتی مہلا[1] 1 ۔۔ | [1]محلا۔	----	ਗਉੜੀ ਚੇਤੀ ਮਹਲਾ ੧ ॥

مُنّدرا تے گھٹ بھِیترِ مُنّدرا کانئِیا کیجے کِھنتھاتا --	----	ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥
پنّچ چیلے وسِ کیجہِ راول اِہُ مَن کیجے ڈنّڈاتا --1--	----	ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
جوگ جُگتِ اِو پاوسِتا --	----	ਜੋਗ ਜੁਗਤਿ ਇਵ ਪਾਵਸਿਤਾ ॥
ایکُ سبدُ دوجا ہورُ ناستِ کنّد مُولِ منُ لاوسِتا --1-- رہاءُ --	----	ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
مُونّڈِ مُنّڈائِیئے جے گُرُ پائیئے ہم گُرُ کینی گنّگاتا --	----	ਮੁੰਡਿ ਮੁੰਡਿਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥
ترِبھوݨ تارݨہارُ سُیامی ایکُ ن چیتسِ اندھاتا --2--	----	ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
کرِ پٹنّبُ گلی منُ لاوسِ سنّسا مُولِ ن جاوسِتا --	----	ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥
ایکسُ چرݨی جے چِتُ لاوہِ لبِ لوبھِ کی دھاوسِتا --3--	Page# [156]	ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
جپسِ نِرنّجنُ رچسِ منا --	----	ਜਪਸਿ ਨਿਰੰਜਨੁ ਰਚਸਿ ਮਨਾ ॥
کاہے بولہِ جوگی کپٹُ گھنا --1-- رہاءُ --	----	ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥

کائِیا کملی ہنّس اِیاݨا
میری میری کرت بِہاݨیتا --

ਕਾਇਆ ਕਮਲੀ ਹੰਸੁ ਇਆਣਾ
ਮੇਰੀ ਮੇਰੀ ਕਰਤ ਬਿਹਾਣੀਤਾ ॥

پرݨوتِ نانکُ ناگی داجھےَ
پھِر پاچھےَ پچھُتاݨیتا --4--3--15--

ਪ੍ਰਣਵਤਿ ਨਾਨਕੁ ਨਾਗੀ ਦਾਝੈ
ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥

گئُڑی چیتی مہلا[1] 1 -- | [1]محلا-

ਗਉੜੀ ਚੇਤੀ ਮਹਲਾ ੧ ॥

اَئُکھدھ منّتر مُولُ من اکےَ
جے کرِ دڑڑُ چِتُ کیجےَ رے --

ਅਉਖਧ ਮੰਤ੍ਰ ਮੂਲੁ ਮਨ ਏਕੈ
ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥

جنم جنم کے پاپ کرم کے
کاٹنہارا لیجےَ رے --1--

ਜਨਮ ਜਨਮ ਕੇ ਪਾਪ ਕਰਮ ਕੇ
ਕਾਟਨਹਾਰਾ ਲੀਜੈ ਰੇ ॥੧॥

من ایکو ساہِبُ[1] بھائی رے -- | [1]صاحِبُ-

ਮਨ ਏਕੋ ਸਾਹਿਬੁ ਭਾਈ ਰੇ ॥

تیرے تِین گُݨا سنّسارِ سماوہِ
الکھُ ن لکھݨا جائی رے --1-- رہاءُ
--

ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ
ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥

سکر[1] کھنّڈُ مائِیا تنِ میٹھی
ہم تءُ پنّڈ اُچائی رے -- | [1]شکر-

ਸਕਰ ਖੰਡੁ ਮਾਇਆ ਤਨਿ ਮੀਠੀ
ਹਮ ਤਉ ਪੰਡ ਉਚਾਈ ਰੇ ॥

راتِ انیری سُوجھسِ ناہی
لجُ ٹُوکسِ مُوسا بھائی رے --2--

ਰਾਤਿ ਅਨੇਰੀ ਸੂਝਸਿ ਨਾਹੀ
ਲਜੁ ਟੂਕਸਿ ਮੂਸਾ ਭਾਈ ਰੇ ॥੨॥

منمُکھِ کرہِ تیتا دُکھُ لاگےَ
گُرمُکھِ ملےَ وڈائی رے --

ਮਨਮੁਖਿ ਕਰਹਿ ਤੇਤਾ ਦੁਖੁ ਲਾਗੈ
ਗੁਰਮੁਖਿ ਮਿਲੈ ਵਡਾਈ ਰੇ ॥

جو تِنِ کِیا سوئی ہویا کِرتُ ن میٹِیا جائی رے --3--	----	ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
سُبھر بھرے ن ہووہِ اُونّے جو راتے رنّگُ لائی رے --	----	ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
تِن کی پنّک ہووے جے نانکُ تءُ مُوڑا کِچھُ پائی رے	----	ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
--16--4--4--		
گئُڑی چیتی مہلا[1] 1 -- | [1]محلا-	----	ਗਉੜੀ ਚੇਤੀ ਮਹਲਾ ੧ ॥
کت کی مائی باپُ کت کیرا کِدُو تھاوہُ ہم آئے --	----	ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
اگنِ بِنّب جل بھِیترِ نِپجے کاہے کنّمِ اُپائے --1--	----	ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
میرے ساہِبا[1] کئُنُ جانے گُنّ تیرے -- | [1]صاحِبا-	----	ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
کہے ن جانی اَئُگنّ میرے --1-- رہاءُ --	----	ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
کیتے رُکھ بِرکھ ہم چینے کیتے پسُو اُپائے --	----	ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
کیتے ناگ کُلی مہِ آئے کیتے پنّکھ اُڈائے --2--	----	ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥

ہٹ پٹن بج مندر بھنّے کرِ چوری گھرِ آوے --	----	ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
اگہُ دیکھے پِچھہُ دیکھے تُجھ تے کہا چھپاوے --3--	----	ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
تٹ تیرتھ ہم نو کھنڈ دیکھے ہٹ پٹن باجارا[1] -- | [1]بازارا۔	----	ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
لے کے تکڑی تولنِ لاگا گھٹ ہی مہِ ونجارا --4--	----	ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
جیتا سمُنّد ساگرُ نیرِ بھریا تیتے اَگُن ہمارے --	----	ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
دئیا کرہُ کچھ مِہر اُپاوہُ ڈُبدے پتھر تارے --5--	----	ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
جِیڑا اگن برابرِ تپے بھیترِ وگے کاتی --	----	ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
پرنوت نانکُ ہُکمُ[1] پچھانے سُکھُ ہووے دِنُ راتی --17--5--6-- | [1]حکمُ۔	----	ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
گَڑی بیراگنِ مہلا[1] 1 -- | [1]محلا۔	----	ਗਉੜੀ ਬੈਰਾਗਣਿ ਮਹਲਾ ੧ ॥

ਰੈਣਿ ਗਵਾਈ ਸੋਇ ਕੈ
ਦਿਵਸੁ ਗਵਾਇਆ ਖਾਇ ॥

رَینڑِ گوائی سوءِ کے
دِوسُ گوائِیا کھاءِ ــ

ਹੀਰੇ ਜੈਸਾ ਜਨਮੁ ਹੈ
ਕਉਡੀ ਬਦਲੇ ਜਾਇ ॥੧॥

ہِیرے جَیسا جنمُ ہَے
کُئُڈی بدلے جاءِ ــ1ــ

ਨਾਮੁ ਨ ਜਾਨਿਆ ਰਾਮ ਕਾ ॥

نامُ ن جانِیا رام کا ــ

ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥

مُوڑے پھِرِ پاچھَے پچھُتاہِ رے
ــ1ــ رہاءُ ــ

ਅਨਤਾ ਧਨੁ ਧਰਣੀ ਧਰੇ
ਅਨਤ ਨ ਚਾਹਿਆ ਜਾਇ ॥

انتا دھنُ دھرنٹی دھرے
انت ن چاہِیا جاءِ ــ

ਅਨਤ ਕਉ ਚਾਹਨ ਜੋ ਗਏ
ਸੇ ਆਏ ਅਨਤ ਗਵਾਇ ॥੨॥

انت کءُ چاہن جو گئے
سے آئے انت گواءِ ــ2ــ

ਆਪਣ ਲੀਆ ਜੇ ਮਿਲੈ
ਤਾ ਸਭੁ ਕੋ ਭਾਗਠੁ ਹੋਇ ॥

آپنڑ لِیا جے ملَے
تا سبھُ کو بھاگٹھُ ہوءِ ــ

Page# [157]

ਕਰਮਾ ਉਪਰਿ ਨਿਬੜੈ
ਜੇ ਲੋਚੈ ਸਭੁ ਕੋਇ ॥੩॥

کرما اُپرِ نبڑَے
جے لوچَے سبھُ کوءِ ــ3ــ

ਨਾਨਕ ਕਰਣਾ ਜਿਨਿ ਕੀਆ
ਸੋਈ ਸਾਰ ਕਰੇਇ ॥

نانک کرتا جِن کِیا
سوئی سار کرےءِ ــ

ਹੁਕਮੁ ਨ ਜਾਪੀ ਖਸਮ ਕਾ
ਕਿਸੈ ਵਡਾਈ ਦੇਇ ॥੪॥੧॥੧੮॥

ہُکمُ[1] ن جاپی کھسم[2] کا
کسَے وڈائی دےءِ ــ4ــ1ــ18ــ

[1] حکم ـ [2] خصم ـ

گئُڑی بَیراگنِ مہلا[1] 1 ۔۔ | [1]محلا۔	----	ਗਉੜੀ ਬੈਰਾਗਣਿ ਮਹਲਾ ੧ ॥
ہرنٹی ہووا بنِ بسا کنّد مُول چُنڑِ کھاءُ ۔۔	----	ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥
گُر پرسادی میرا سہُ ملےَ وارِ وارِ ہءُ جاءُ جیءُ ۔۔1۔۔	----	ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥
مےَ بنجارنِ رام کی ۔۔	----	ਮੈ ਬਨਜਾਰਨਿ ਰਾਮ ਕੀ ॥
تیرا نامُ وکھرُ واپارُ جی ۔۔1۔۔ رہاءُ ۔۔	----	ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥
کوِکل ہووا انّبِ بسا سہجِ سبدبیچارُ ۔۔	----	ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥
سہجِ سُبھاءِ میرا سہُ ملےَ درسنِ رُوپِ اپارُ ۔۔2۔۔	----	ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥
مچھُلی ہووا جلِ بسا جیء جنّت سبھِ سارِ ۔۔	----	ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥
اُروارِ پارِ میرا سہُ وسےَ ہءُ مِلئُگی باہ پسارِ ۔۔3۔۔	----	ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥
ناگنِ ہووا دھر وسا سبدُ وسےَ بھءُ جاءِ ۔۔	----	ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
نانک سدا سوہاگنٹی جِن جوتی جوتِ سماءِ ۔۔4۔۔2۔۔19۔۔	----	ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

گئُڑی پُوربی دِیپکی مہلا[1] 1 | محلا[1]-	----	ਗਉੜੀ ਪੂਰਬੀ ਦੀਪਕੀ ਮਹਲਾ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جےَ گھرِ کیِرتِ آکھیِئےَ کرتے کا ہوءِ بیِچارو --	----	ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
تِتُ گھرِ گاوہُ سوہِلا سِورہُ سِرجنْہارو --1--	----	ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥
تُم گاوہُ میرے نِربھءُ کا سوہِلا --	----	ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ہءُ واری جاءُ جِتُ سوہِلےَ سدا سُکھُ ہوءِ --1-- رہاءُ --	----	ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
نِت نِت جیِئڑے سمالیِئنِ دیکھیَگا دیوݨہارُ --	----	ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
تیرے دانےَ کیِمتِ[1] ن پوےَ تِسُ داتے کوݨُ سُمارُ[2] --2-- | قیِمتِ[1]- شُمارُ[2]-	----	ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
سنّبتِ ساہا لِکھِیا مِلِ کرِ پاوہُ تیلُ --	----	ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
دیہُ سجݨ آسیِسڑیِیا جِءُ ہووےَ ساہِب[1] سِءُ میلُ --3-- | صاحِب[1]-	----	ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

گھرِ گھرِ ایہو پاہُچا
سدڑے[1] نِت پوّنِ ـ ـ | [1]صدڑے۔
---- ਘਰਿ ਘਰਿ ਏਹੋ ਪਾਹੁਚਾ
ਸਦੜੇ ਨਿਤ ਪਵੰਨਿ ॥

سدنْہارا سِمرِیئَ
نانک سے دِہ اوّنِ ـ ـ4ـ ـ1ـ ـ20ـ ـ
---- ਸਦਣਹਾਰਾ ਸਿਮਰੀਐ
ਨਾਨਕ ਸੇ ਦਿਹ ਅਵੰਨਿ ॥੪॥੧॥੨੦॥

راگُ گئُڑی گُیاریری ـ ـ ---- ਰਾਗੁ ਗਉੜੀ ਗੁਆਰੇਰੀ ॥

مہلا[1] 3 چئُپدے ـ ـ | [1]محلا۔ ---- ਮਹਲਾ ੩ ਚਉਪਦੇ ॥

ੴ ستِگر پّرسادِ ـ ـ ---- ੴ ਸਤਿਗੁਰ ਪ੍ਰਸਾਦਿ ॥

گُرِ ملِئَ ہرِ میلا ہوئی ـ ـ ---- ਗੁਰਿ ਮਿਲਿਐ ਹਰਿ ਮੇਲਾ ਹੋਈ ॥

آپے میلِ مِلاوےَ سوئی ـ ـ ---- ਆਪੇ ਮੇਲਿ ਮਿਲਾਵੈ ਸੋਈ ॥

میرا پّربھُ سبھ بِدھِ آپے جانْےَ ـ ـ ---- ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥

ہُکمے[1] میلے سبدِ پچھانْےَ ـ ـ1ـ ـ | [1]حُکمے۔ ---- ਹੁਕਮੇ ਮੇਲੇ ਸਬਦਿ ਪਛਾਣੈ ॥੧॥

ستِگُر کےَ بھءِ بھّرمُ بھءُ جاءِ ـ ـ ---- ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥

بھےَ راچےَ سچ رنّگِ سماءِ ـ ـ1ـ ـ رہاءُ
ـ ـ
---- ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥

گُرِ ملِئَ ہرِ منِ وسےَ سُبھاءِ ـ ـ ---- ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥

میرا پّربھُ بھارا کیمتِ[1] نہی پاءِ ـ ـ | [1]قیمتِ۔ ---- ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥

سبدِ سالاہےَ انّتُ ن پاراوارُ ـ ـ ---- ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥

میرا پّربھُ بکھسے[1] بکھسنْہارُ[2] ـ ـ2ـ ـ | [1]بخشے۔
[2]بخشنْہارُ۔
---- ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥

گُرِ ملِئَ سبھ متِ بُدھِ ہوءِ ـ ـ ---- ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥

مَنِ نِرمَلِ وسے سچُ سوءِ --	Page# [158]	ਮਨਿ ਨਿਰਮਲਿ ਵਸੈ ਸਚੁ ਸੋਇ ॥
ساچِ وسِۓ ساچی سبھ کار --	----	ਸਾਚਿ ਵਸਿਐ ਸਾਚੀ ਸਭ ਕਾਰ ॥
اُوتم کرݨی سبد بیچار --3--	----	ਊਤਮ ਕਰਣੀ ਸਬਦ ਬੀਚਾਰ ॥੩॥
گُر تے ساچی سیوا ہوءِ --	----	ਗੁਰ ਤੇ ਸਾਚੀ ਸੇਵਾ ਹੋਇ ॥
گُرمُکھِ نامُ پچھاݨے کوءِ --	----	ਗੁਰਮੁਖਿ ਨਾਮੁ ਪਛਾਣੈ ਕੋਇ ॥
جِیوے داتا دیوݨہارُ --	----	ਜੀਵੈ ਦਾਤਾ ਦੇਵਣਹਾਰੁ ॥
نانک ہرِ نامے لگے پیارُ --21--1--4--	----	ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥
گئُڑی گیاریری مہلا[1] 3 -- | [1]محلا	----	ਗਉੜੀ ਗੁਆਰੇਰੀ ਮਹਲਾ ੩ ॥
گُر تے گیانُ پاۓ جنُ کوءِ --	----	ਗੁਰ ਤੇ ਗਿਆਨੁ ਪਾਏ ਜਨੁ ਕੋਇ ॥
گُر تے بُوجھے سِجھے سوءِ --	----	ਗੁਰ ਤੇ ਬੂਝੈ ਸੀਝੈ ਸੋਇ ॥
گُر تے سہج ساچُ بیچارُ --	----	ਗੁਰ ਤੇ ਸਹਜੁ ਸਾਚੁ ਬੀਚਾਰੁ ॥
گُر تے پاۓ مُکتِ دُیارُ --1--	----	ਗੁਰ ਤੇ ਪਾਏ ਮੁਕਤਿ ਦੁਆਰੁ ॥੧॥
پُورے بھاگِ ملے گُرُ آءِ --	----	ਪੂਰੈ ਭਾਗਿ ਮਿਲੈ ਗੁਰੁ ਆਇ ॥
ساچے سہج ساچ سماءِ --1-- رہاءُ --	----	ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥
گُرِ ملِۓ ترِسنا اگنِ بجھاۓ --	----	ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥
گُر تے سانْتِ وسے منِ آۓ --	----	ਗੁਰ ਤੇ ਸਾਂਤਿ ਵਸੈ ਮਨਿ ਆਏ ॥
گُر تے پوِت پاون سُچِ ہوءِ --	----	ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥
گُر تے سبدِ ملاوا ہوءِ --2--	----	ਗੁਰ ਤੇ ਸਬਦਿ ਮਿਲਾਵਾ ਹੋਇ ॥੨॥

باجھُ گُرو سبھ بھرمِ بھُلائی --	----	ਬਾਝੁ ਗੁਰੂ ਸਭ ਭਰਮਿ ਭੁਲਾਈ ॥
بِنُ ناوےَ بہُتا دُکھُ پائی --	----	ਬਿਨੁ ਨਾਵੈ ਬਹੁਤਾ ਦੁਖੁ ਪਾਈ ॥
گُرمُکھِ ہووےَ سُ نامُ دھِیائی --	----	ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥
درسنِ سچےَ سچی پتِ ہوئی --3--	----	ਦਰਸਨਿ ਸਚੈ ਸਚੀ ਪਤਿ ਹੋਈ ॥੩॥
کِس نو کہِیۓَ داتا اِکُ سوئی --	----	ਕਿਸ ਨੋ ਕਹੀਐ ਦਾਤਾ ਇਕੁ ਸੋਈ ॥
کِرپا کرے سبدِ مِلاوا ہوئی --	----	ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥
مِلِ پرِیتم ساچے گُݨ گاوا --	----	ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥
نانک ساچے ساچِ سماوا --4--2--22--	----	ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥
گئُڑی گُیاریری مہلا[1] 3 -- | محلا[1]	----	ਗਉੜੀ ਗੁਆਰੇਰੀ ਮਹਲਾ ੩ ॥
سُ تھاءُ سچُ منُ نِرملُ ہوءِ --	----	ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥
سچِ نِواسُ کرے سچُ سوءِ --	----	ਸਚਿ ਨਿਵਾਸੁ ਕਰੇ ਸਚੁ ਸੋਇ ॥
سچی باݨی جُگ چارے جاپےَ --	----	ਸਚੀ ਬਾਣੀ ਜੁਗ ਚਾਰੇ ਜਾਪੈ ॥
سبھُ کِچھُ ساچا آپے آپےَ --1--	----	ਸਭੁ ਕਿਛੁ ਸਾਚਾ ਆਪੇ ਆਪੈ ॥੧॥
کرمُ ہووےَ ستسنّگِ مِلاۓ --	----	ਕਰਮੁ ਹੋਵੈ ਸਤਸੰਗਿ ਮਿਲਾਏ ॥
ہرِ گُݨ گاوےَ بیَسِ سُ تھاۓ --1-- رہاءُ --	----	ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥
جلءُ اِہ جِہوا دُوجےَ بھاءِ --	----	ਜਲਉ ਇਹ ਜਿਹਵਾ ਦੂਜੈ ਭਾਇ ॥
ہرِ رسُ ن چاکھےَ پھِیکا آلاءِ --	----	ਹਰਿ ਰਸੁ ਨ ਚਾਖੈ ਫੀਕਾ ਆਲਾਇ ॥

بِنُ بُوجھے تنُ منُ پھِیکا ہوءِ --	----	ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥
بِنُ ناوےَ دُکھِیا چلِیا روءِ --2--	----	ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥
رسنا ہرِ رسُ چاکھِیا سہجِ سُبھاءِ --	----	ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥
گُر کِرپا تے سچِ سماءِ --	----	ਗੁਰ ਕਿਰਪਾ ਤੇ ਸਚਿ ਸਮਾਇ ॥
ساچے راتی گُر سبدُ وِیچار --	----	ਸਾਚੇ ਰਾਤੀ ਗੁਰ ਸਬਦੁ ਵੀਚਾਰ ॥
انّمرِتُ پِیوےَ نِرمل دھار --3--	----	ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥
نامِ سماوےَ جو بھاڈا ہوءِ --	----	ਨਾਮਿ ਸਮਾਵੈ ਜੋ ਭਾਡਾ ਹੋਇ ॥
اُونْدھےَ بھانْڈےَ ٹِکےَ ن کوءِ --	----	ਊਂਧੈ ਭਾਂਡੈ ਟਿਕੈ ਨ ਕੋਇ ॥
گُر سبدی منِ نامِ نِواسُ --	----	ਗੁਰ ਸਬਦੀ ਮਨਿ ਨਾਮਿ ਨਿਵਾਸੁ ॥
نانک سچُ بھانْڈا جِسُ سبدِپِیاس --4--3--23--	----	ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥
گئُڑی گُیاریری مہلا[1] 3 -- | [1]محلا-	----	ਗਉੜੀ ਗੁਆਰੇਰੀ ਮਹਲਾ ੩ ॥
اِکِ گاوت رہے منِ سادُ ن پاءِ --	----	ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
ہئُمےَ وِچِ گاوہِ بِرتھا جاءِ --	----	ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
گاوݨِ گاوہِ جِن نامِ پِیارُ --	----	ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
ساچی باݨی سبدبِچارُ --1--	----	ਸਾਚੀ ਬਾਣੀ ਸਬਦ ਬੀਚਾਰੁ ॥੧॥
گاوت رہےَ جے ستِگُر بھاوےَ --	----	ਗਾਵਤ ਰਹੈ ਜੇ ਸਤਿਗੁਰ ਭਾਵੈ ॥
منُ تنُ راتا نامِ سُہاوےَ --1-- رہاءُ --	----	ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥
اِکِ گاوہِ اِکِ بھگتِ کریہِ --	----	ਇਕਿ ਗਾਵਹਿ ਇਕਿ ਭਗਤਿ ਕਰੇਹਿ ॥

نامُ ن پاوہِ بِنُ اسنیہ --	-----	ਨਾਮੁ ਨ ਪਾਵਹਿ ਬਿਨੁ ਅਸਨੇਹ ॥
سچی بھگتِ گُر سبدپیارِ --	-----	ਸਚੀ ਭਗਤਿ ਗੁਰ ਸਬਦ ਪਿਆਰਿ ॥
اپنا پِرُ راکھیا سدا اُرِ دھارِ --2--	-----	ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥
بھگتِ کرہِ مُورکھ آپُ جنٹاوہِ --	Page# [159]	ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
نچِ نچِ ٹپہِ بہُتُ دُکھُ پاوہِ --	-----	ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
نچِئے ٹپِئے بھگتِ ن ہوءِ --	-----	ਨਚਿਐ ਟਪਿਐ ਭਗਤਿ ਨ ਹੋਇ ॥
سبدِ مرے بھگتِ پائے جنُ سوءِ --3--	-----	ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
بھگتِ وچھلُ بھگتِ کرائے سوءِ --	-----	ਭਗਤਿ ਵਛਲੁ ਭਗਤਿ ਕਰਾਏ ਸੋਇ ॥
سچی بھگتِ وِچہُ آپُ کھوءِ --	-----	ਸਚੀ ਭਗਤਿ ਵਿਚਹੁ ਆਪੁ ਖੋਇ ॥
میرا پّربھُ ساچا سبھ بِدھِ جانٹے --	-----	ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥
نانک بکھسے[1] نامُ پچھانٹے --4--4--24-- | [1] بخشے	-----	ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥
گئُڑی گیاریری مہلا[1] 3 -- | [1] محلا	-----	ਗਉੜੀ ਗੁਆਰੇਰੀ ਮਹਲਾ ੩ ॥
منُ مارے دھاتُ مرِ جاءِ --	-----	ਮਨੁ ਮਾਰੇ ਧਾਤੁ ਮਰਿ ਜਾਇ ॥
بِنُ مُوئے کَیسے ہرِ پاءِ --	-----	ਬਿਨੁ ਮੂਏ ਕੈਸੇ ਹਰਿ ਪਾਇ ॥
منُ مرے دارُو جانٹے کوءِ --	-----	ਮਨੁ ਮਰੈ ਦਾਰੂ ਜਾਣੈ ਕੋਇ ॥
منُ سبدِ مرے بُوجھے جنُ سوءِ --1--	-----	ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
جِس نو بکھسے[1] دے وڈِیائی -- | [1] بخشے	-----	ਜਿਸ ਨੋ ਬਖਸੇ ਦੇ ਵਡਿਆਈ ॥
گُر پرسادِ ہرِ وسے منِ آئی --1-- رہاءُ --	-----	ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥

گُرمُکھِ کرنڑی کار کماوے --	----	ਗੁਰਮੁਖਿ ਕਰਣੀ ਕਾਰ ਕਮਾਵੈ ॥
تا اِسُ من کی سوجھی پاوے --	----	ਤਾ ਇਸੁ ਮਨ ਕੀ ਸੋਝੀ ਪਾਵੈ ॥
منُ مے متُ میگل مِکدارا --	----	ਮਨੁ ਮੈ ਮਤੁ ਮੈਗਲ ਮਿਕਦਾਰਾ ॥
گُرُ انّکسُ مارِ جِیوالنڑہارا --2--	----	ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥
منُ اسادھُ سادھے جنُ کوءِ --	----	ਮਨੁ ਅਸਾਧੁ ਸਾਧੈ ਜਨੁ ਕੋਇ ॥
اچرُ چرے تا نِرملُ ہوءِ --	----	ਅਚਰੁ ਚਰੈ ਤਾ ਨਿਰਮਲੁ ਹੋਇ ॥
گُرمُکھِ اِہُ منُ لِئیا سوارِ --	----	ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
ہئُمے وِچہُ تجے وِکار --3--	----	ਹਉਮੈ ਵਿਚਹੁ ਤਜੇ ਵਿਕਾਰ ॥੩॥
جو دھُرِ راکھِئنُ میلِ مِلاءِ --	----	ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥
کدے ن وِچھُڑہِ سبدِ سماءِ --	----	ਕਦੇ ਨ ਵਿਛੁੜਹਿ ਸਬਦਿ ਸਮਾਇ ॥
آپنڑی کلا آپے ہی جانڑے --	----	ਆਪਣੀ ਕਲਾ ਆਪੇ ਹੀ ਜਾਣੈ ॥
نانک گُرمُکھِ نامُ پچھانڑے --4--5--25--	----	ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥
گئُڑی گُیاریری مہلا[1] 3 -- | محلا[1]	----	ਗਉੜੀ ਗੁਆਰੇਰੀ ਮਹਲਾ ੩ ॥
ہئُمے وِچِ سبھُ جگُ بئُرانا --	----	ਹਉਮੈ ਵਿਚਿ ਸਭੁ ਜਗੁ ਬਉਰਾਨਾ ॥
دُوجے بھاءِ بھرمِ بھُلانا --	----	ਦੂਜੈ ਭਾਇ ਭਰਮਿ ਭੁਲਾਨਾ ॥
بہُ چِنّتا چِتوے آپُ ن پچھانا --	----	ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥
دھنّدھا کرِتیا اندِنُ وِہانا --1--	----	ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥

ہِردے رامُ رمہُ میرے بھائی --	----	ਹਿਰਦੈ ਰਾਮੁ ਰਮਹੁ ਮੇਰੇ ਭਾਈ ॥
گُرمُکھِ رسنا ہرِ رسن رسائی --1-- رہاءُ --	----	ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥
گُرمُکھِ ہِردے جِنِ رامُ پچھاتا --	----	ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥
جگجِیونُ سیوِ جُگ چارے جاتا --	----	ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥
ہئُمے مارِ گُر سبدِ پچھاتا --	----	ਹਉਮੈ ਮਾਰਿ ਗੁਰ ਸਬਦਿ ਪਛਾਤਾ ॥
کِرپا کرے پّربھ کرم بِدھاتا --2--	----	ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥
سے جن سچے جو گُر سبدِ مِلاۓ --	----	ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥
دھاوت ورجے ٹھاکِ رہاۓ --	----	ਧਾਵਤ ਵਰਜੇ ਠਾਕਿ ਰਹਾਏ ॥
نامُ نو نِدھِ گُر تے پاۓ --	----	ਨਾਮੁ ਨਵ ਨਿਧਿ ਗੁਰ ਤੇ ਪਾਏ ॥
ہرِ کِرپا تے ہرِ وسے منِ آۓ --3--	----	ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥
رام رام کرِتیا سُکھُ سانْتِ سرِیر --	----	ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥
انّترِ وسے ن لاگے جم پِیر --	----	ਅੰਤਰਿ ਵਸੈ ਨ ਲਾਗੈ ਜਮ ਪੀਰ ॥
آپے ساہِبُ[1] آپ وِجیر[2] -- | [1]صاحِبُ- [2]وزِیر-	----	ਆਪੇ ਸਾਹਿਬੁ ਆਪਿ ਵਜੀਰ ॥
نانک سیوِ سدا ہرِ گُنْٹی گہِیر --4--6--26--	----	ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥
گئُڑی گُیاریری مہلا[1] 3 -- | [1]محلا-	----	ਗਉੜੀ ਗੁਆਰੇਰੀ ਮਹਲਾ ੩ ॥
سو کِءُ وِسرے جِس کے جیء پرانا --	----	ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥
سو کِءُ وِسرے سبھ ماہِ سمانا --	----	ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥

جِتُ سیوِئےَ درگہ پتِ پروانا ۔۔1۔۔	----	ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥
ہرِ کے نام وِٹہُ بلِ جاءُ ۔۔	----	ਹਰਿ ਕੇ ਨਾਮ ਵਿਟਹੁ ਬਲਿ ਜਾਉ ॥
تُوںّ وِسرِہ تدِ ہی مرِ جاءُ ۔۔1۔۔ رہاءُ ۔۔	----	ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥
تِن تُوںّ وِسرِہ جِ تُدھُ آپ بھُلاۓ ۔۔	----	ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥
تِن تُوںّ وِسرِہ جِ دُوجےَ بھاۓ ۔۔	Page# [160]	ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥
منمُکھ اگیانی جونی پاۓ ۔۔2۔۔	----	ਮਨਮੁਖ ਅਗਿਆਨੀ ਜੋਨੀ ਪਾਏ ॥੨॥
جِن اِک منِ تُٹھا سے ستِگُر سیوا لاۓ ۔۔	----	ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥
جِن اِک منِ تُٹھا تِن ہرِ منّنِ وساۓ ۔۔	----	ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥
گُرمتی ہرِ نامِ سماۓ ۔۔3۔۔	----	ਗੁਰਮਤੀ ਹਰਿ ਨਾਮਿ ਸਮਾਏ ॥੩॥
جِنا پوِتےَ پُنّنُ سے گِیان بیچاری ۔۔	----	ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥
جِنا پوِتےَ پُنّنُ تِن ہئُمےَ ماری ۔۔	----	ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥
نانک جو نامِ رتے تِن کءُ بلِہاری ۔۔4۔۔7۔۔27۔۔	----	ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥
گئُڑی گُیاریری مہلا[1] 3 ۔۔ | [1]محلا۔	----	ਗਉੜੀ ਗੁਆਰੇਰੀ ਮਹਲਾ ੩ ॥
تُوںّ اکتھُ کِءُ کتھِیا جاہِ ۔۔	----	ਤੂੰ ਅਕਥੁ ਕਿਉ ਕਥਿਆ ਜਾਹਿ ॥
گُر سبدُ مارنُ من ماہِ سماہِ ۔۔	----	ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥

تیرے گُنڑ انیک کِیمتِ[1] نہ پاہِ ۔۔1۔۔ | ---- ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥

[1]قیمتِ۔

جِس کی بانڑی تِس ماہِ سمانڑی ۔۔ ---- ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥

تیری اکتھ کتھا
گُر سبدِ وکھانڑی ۔۔1۔۔ رہاءُ ۔۔ ---- ਤੇਰੀ ਅਕਥ ਕਥਾ
ਗੁਰ ਸਬਦਿ ਵਖਾਣੀ ॥੧॥ ਰਹਾਉ ॥

جہ سِتگُرُ تہ ستسنّگتِ بنڑائی ۔۔ ---- ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥

جہ سِتگُرُ سہجے ہرِ گُنڑ گائی ۔۔ ---- ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥

جہ سِتگُرُ تہا ہئُمےَ سبدِ جلائی ۔۔2۔۔ ---- ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥

گُرمُکھِ سیوا مہلی[1] تھاءُ پاۓ ۔۔ | [1]محلی۔ ---- ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥

گُرمُکھِ انّترِ ہرِ نامُ وساۓ ۔۔ ---- ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥

گُرمُکھِ بھگتِ ہرِ نامِ سماۓ ۔۔3۔۔ ---- ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥

آپے داتِ کرے داتارُ ۔۔ ---- ਆਪੇ ਦਾਤਿ ਕਰੇ ਦਾਤਾਰੁ ॥

پُورے سِتگُر سِءُ لگےَ پِیارُ ۔۔ ---- ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥

نانک نامِ رتے
تِن کءُ جَیکارُ ۔۔4۔۔8۔۔28۔۔ ---- ਨਾਨਕ ਨਾਮਿ ਰਤੇ
ਤਿਨ ਕਉ ਜੈਕਾਰੁ ॥੪॥੮॥੨੮॥

گئُڑی گُیاریری مہلا[1] 3 ۔۔ | [1]محلا۔ ---- ਗਉੜੀ ਗੁਆਰੇਰੀ ਮਹਲਾ ੩ ॥

ایکُس تے سبھِ رُوپ ہہِ رنّگا ۔۔ ---- ਏਕਸੁ ਤੇ ਸਭਿ ਰੂਪ ਹਹਿ ਰੰਗਾ ॥

پئُنڑُ پانڑی بَیسنّترُ سبھِ سہلنّگا ۔۔ ---- ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥

بھِنّن بھِنّن وکھےَ ہرِ پّربھُ رنّگا ۔۔1۔۔ ---- ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥

ایکُ اچرجُ ایکو ہےَ سوئی --	----	ਏਕੁ ਅਚਰਜੁ ਏਕੋ ਹੈ ਸੋਈ ॥
گُرمُکھِ وِیچارے وِرلا کوئی --1-- رہاءُ --	----	ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥
سہجِ بھوےَ پّربھُ سبھنی تھائی --	----	ਸਹਜਿ ਭਵੈ ਪ੍ਰਭੁ ਸਭਨੀ ਥਾਈ ॥
کہا گُپتُ پّرگٹُ پّربھِ بنّت بنّائی --	----	ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥
آپے سُتِیا دےءِ جگائی --2--	----	ਆਪੇ ਸੁਤਿਆ ਦੇਇ ਜਗਾਈ ॥੨॥
تِس کی کِیمتِ[1] کنےَ ن ہوئی -- | [1]قیمتِ-	----	ਤਿਸ ਕੀ ਕੀਮਤਿ ਕਿਨੈ ਨ ਹੋਈ ॥
کہِ کہِ کتھنُ کہےَ سبھُ کوئی --	----	ਕਹਿ ਕਹਿ ਕਥਨੁ ਕਹੈ ਸਭੁ ਕੋਈ ॥
گُر سبدِ سماوےَ بُوجھےَ ہرِ سوئی --3--	----	ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥
سُنّ سُنّ وکھےَ سبدِ مِلاۓ --	----	ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥
وڈی وڈِیائی گُر سیوا تے پاۓ --	----	ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥
نانکؔ نامِ رتے ہرِ نامِ سماۓ --4--9--29--	----	ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥
گئُڑی گُیاریری مہلا[1] 3 -- | [1]محلا-	----	ਗਉੜੀ ਗੁਆਰੇਰੀ ਮਹਲਾ ੩ ॥
منمُکھِ سُوتا مائِیا موہِ پِیارِ --	----	ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
گُرمُکھِ جاگے گُنّ گِیان بِیچارِ --	----	ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
سے جن جاگے جِن نام پِیارِ --1--	----	ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥
سہجے جاگےَ سوےَ ن کوءِ --	----	ਸਹਜੇ ਜਾਗੈ ਸਵੈ ਨ ਕੋਇ ॥

پُورے گُر تے بُوجھے جن کوءِ --1-- رہاءُ --	----	ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥
اسنّتُ اناڑی کدے ن بُوجھے --	----	ਅਸੰਤੁ ਅਨਾੜੀ ਕਦੇ ਨ ਬੂਝੈ ॥
کتھنی کرے تےَ مائِیا نالِ لُوجھے --	----	ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
انّدھُ اگیانی کدے ن سیجھے --2--	----	ਅੰਧੁ ਅਗਿਆਨੀ ਕਦੇ ਨ ਸੀਝੈ ॥੨॥
اِس جُگ مہِ رام نامِ نِستارا --	----	ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
وِرلا کو پاۓ گُر سبدِ وِیچارا --	----	ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥
آپِ ترےَ سگلے کُل اُدھارا --3--	----	ਆਪਿ ਤਰੈ ਸਗਲੇ ਕੁਲ ਉਧਾਰਾ ॥੩॥
اِس کلجُگ مہِ کرم دھرمُ ن کوئی --	Page# [161]	ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
کلی کا جنمُ چنڈال کے گھرِ ہوئی --	----	ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥
نانک نام بِنا کو مُکتِ ن ہوئی --4--10--30--	----	ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥
گئُڑی مہلا[1] 3 گُیاریری -- | [1]محلا-	----	ਗਉੜੀ ਮਹਲਾ ੩ ਗੁਆਰੇਰੀ ॥
سچا امرُ سچا پاتِساہُ[1] -- | [1]پاتِشاہُ-	----	ਸਚਾ ਅਮਰੁ ਸਚਾ ਪਾਤਿਸਾਹੁ ॥
منِ ساچےَ راتے ہرِ ویپرواہُ --	----	ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥
سچےَ مہلِ[1] سچِ نامِ سماہُ --1-- | [1]محلِ-	----	ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥
سُنھِ من میرے سبدُ وِیچارِ --	----	ਸੁਣਿ ਮਨ ਮੇਰੇ ਸਬਦੁ ਵੀਚਾਰਿ ॥
رام جپہُ بھوجلُ اُترہُ پارِ --1-- رہاءُ --	----	ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥
بھرمے آوےَ بھرمے جاءِ --	----	ਭਰਮੇ ਆਵੈ ਭਰਮੇ ਜਾਇ ॥

اِہُ جگُ جنمِیا دُوجےَ بھاءِ --	-----	ਇਹੁ ਜਗੁ ਜਨਮਿਆ ਦੂਜੈ ਭਾਇ ॥
منمُکھِ ن چیتےَ آوے جاءِ --2--	-----	ਮਨਮੁਖਿ ਨ ਚੇਤੈ ਆਵੈ ਜਾਇ ॥੨॥
آپِ بھُلا کِ پربھِ آپِ بھُلائِیا --	-----	ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥
اِہُ جیءُ وِڈانْی چاکری لائِیا --	-----	ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥
مہا دُکھُ کھٹے برتھا جنمُ گوائِیا --3--	-----	ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥
کِرپا کرِ ستِگُرُو مِلائے --	-----	ਕਿਰਪਾ ਕਰਿ ਸਤਿਗੁਰੂ ਮਿਲਾਏ ॥
ایکو نامُ چیتے وِچہُ بھرمُ چُکائے --	-----	ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥
نانک نامُ جپے ناءُ نءُ ندھِ پائے --4--11--31--	-----	ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥
گئُڑی گیاریری مہلا[1] 3 -- | محلا[1]	-----	ਗਉੜੀ ਗੁਆਰੇਰੀ ਮਹਲਾ ੩ ॥
جِنا گُرمُکھِ دھیائِیا تِن پُوچھءُ جاءِ --	-----	ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥
گُر سیوا تے منُ پتِیاءِ --	-----	ਗੁਰ ਸੇਵਾ ਤੇ ਮਨੁ ਪਤੀਆਇ ॥
سے دھنونّت ہرِ نامُ کماءِ --	-----	ਸੇ ਧਨਵੰਤ ਹਰਿ ਨਾਮੁ ਕਮਾਇ ॥
پُورے گُر تے سوجھی پاءِ --1--	-----	ਪੂਰੇ ਗੁਰ ਤੇ ਸੋਝੀ ਪਾਇ ॥੧॥
ہرِ ہرِ نامُ جپہُ میرے بھائی --	-----	ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
گُرمُکھِ سیوا ہرِ گھال تھاءِ پائی --1-- رہاءُ --	-----	ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥
آپُ پچھانْے منُ نِرملُ ہوءِ --	-----	ਆਪੁ ਪਛਾਣੈ ਮਨੁ ਨਿਰਮਲੁ ਹੋਇ ॥
جیون مُکتِ ہرِ پاوےَ سوءِ --	-----	ਜੀਵਨ ਮੁਕਤਿ ਹਰਿ ਪਾਵੈ ਸੋਇ ॥

ہرِ گُنڑ گاوے مَتِ اُوتم ہوءِ --	ਹਰਿ ਗੁਣ ਗਾਵੈ ਮਤਿ ਊਤਮ ਹੋਇ ॥
سہجے سہجِ سماوے سوءِ --2--	ਸਹਜੇ ਸਹਜਿ ਸਮਾਵੈ ਸੋਇ ॥੨॥
دُوجے بھاءِ ن سیوِیا جاءِ --	ਦੂਜੈ ਭਾਇ ਨ ਸੇਵਿਆ ਜਾਇ ॥
ہئُمے مائِیا مہا بِکھُ کھاءِ --	ਹਉਮੈ ਮਾਇਆ ਮਹਾ ਬਿਖੁ ਖਾਇ ॥
پُتِ کُٹنّبِ گرِہِ موہِیا ماءِ --	ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥
منمُکھِ انّدھا آوے جاءِ --3--	ਮਨਮੁਖਿ ਅੰਧਾ ਆਵੈ ਜਾਇ ॥੩॥
ہرِ ہرِ نامُ دیوے جنُ سوءِ --	ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥
اندِنُ بھگتِ گُر سبدی ہوءِ --	ਅਨਦਿਨੁ ਭਗਤਿ ਗੁਰ ਸਬਦੀ ਹੋਇ ॥
گُرمتِ وِرلا بُوجھے کوءِ --	ਗੁਰਮਤਿ ਵਿਰਲਾ ਬੂਝੈ ਕੋਇ ॥
نانک نامِ سماوے سوءِ --32--12--4--	ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥
گئُڑی گُیاریری مہلا[1] 3 -- | محلا[1]	ਗਉੜੀ ਗੁਆਰੇਰੀ ਮਹਲਾ ੩ ॥
گُر سیوا جُگ چارے ہوئی --	ਗੁਰ ਸੇਵਾ ਜੁਗ ਚਾਰੇ ਹੋਈ ॥
پُورا جنُ کار کماوے کوئی --	ਪੂਰਾ ਜਨੁ ਕਾਰ ਕਮਾਵੈ ਕੋਈ ॥
اکھُٹُ نام دھنُ ہرِ توٹِ ن ہوئی --	ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥
اَیتھے سدا سُکھُ دِر سوبھا ہوئی --1--	ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥
اے من میرے بھرمُ ن کیِجے --	ਏ ਮਨ ਮੇਰੇ ਭਰਮੁ ਨ ਕੀਜੈ ॥
گُرمُکھِ سیوا انّمرِت رسُ پیِجے --1-- رہاءُ --	ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

ستگُر سیوہِ سے مہا پُرکھ سنّسارے --	----	ਸਤਿਗੁਰੁ ਸੇਵਹਿ ਸੇ ਮਹਾ ਪੁਰਖ ਸੰਸਾਰੇ ॥
آپ اُدھرے کُل سگل نِستارے --	----	ਆਪਿ ਉਧਰੇ ਕੁਲ ਸਗਲ ਨਿਸਤਾਰੇ ॥
ہر کا نامُ رکھہِ اُر دھارے --	----	ਹਰਿ ਕਾ ਨਾਮੁ ਰਖਹਿ ਉਰ ਧਾਰੇ ॥
نامِ رتے بھئُجل اُترہِ پارے --2--	----	ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥
ستِگُر سیوہِ سدا منِ داسا --	----	ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥
ہئُمے مارِ کملُ پرگاسا --	----	ਹਉਮੈ ਮਾਰਿ ਕਮਲੁ ਪਰਗਾਸਾ ॥
انہدُ واجے نِج گھرِ واسا --	----	ਅਨਹਦੁ ਵਾਜੈ ਨਿਜ ਘਰਿ ਵਾਸਾ ॥
نامِ رتے گھر ماہِ اُداسا --3--	----	ਨਾਮਿ ਰਤੇ ਘਰ ਮਾਹਿ ਉਦਾਸਾ ॥੩॥
ستِگُر سیوہِ تِن کی سچی بانٹی --	----	ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥
جُگ جُگ بھگتی آکھِ وکھانٹی --	----	ਜੁਗੁ ਜੁਗੁ ਭਗਤੀ ਆਖਿ ਵਖਾਣੀ ॥
اندِنُ جپہِ ہرِ سارنّگپانٹی --	----	ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥
نانک نامِ رتے	Page#	ਨਾਨਕ ਨਾਮਿ ਰਤੇ
نِہکیول نِربانٹی --4--13--33--	[162]	ਨਿਹਕੇਵਲ ਨਿਰਬਾਣੀ ॥੪॥੧੩॥੩੩॥
گئُڑی گیاریری مہلا[1] 3 -- | [1]محلا	----	ਗਉੜੀ ਗੁਆਰੇਰੀ ਮਹਲਾ ੩ ॥
ستِگُر ملے وڈبھاگِ سنّجوگ --	----	ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥
ہِردے نامُ نِت ہرِ رس بھوگ --1--	----	ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥
گُرمُکھِ پرانٹی نامُ ہرِ دھیاءِ --	----	ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥
جنمُ جیتِ لاہا نامُ پاءِ --1-- رہاءُ --	----	ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥
گیانُ دھیانُ گُر سبدُ ہے میٹھا --	----	ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥

گُر کِرپا تے کِنے وِرلے چکھِ ڈِیٹھا --2--	----	ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥
کرم کانڈ بہُ کرہِ اچار --	----	ਕਰਮ ਕਾਂਡ ਬਹੁ ਕਰਹਿ ਅਚਾਰ ॥
بِنُ ناوے دھرِگُ دھرِگُ اہنکار --3--	----	ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥
بَندھنِ بادھِئو مائیا پھاس --	----	ਬੰਧਨਿ ਬਾਧਿਓ ਮਾਇਆ ਫਾਸ ॥
جن نانک چھُوٹے گُر پرگاس --34--14--4--	----	ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥
مہلا[1] 3 گئُڑی بَیراگنِ -- | [1]محلا-	----	ਮਹਲਾ ੩ ਗਉੜੀ ਬੈਰਾਗਣਿ ॥
جَیسی دھرتی اُوپرِ میگھُلا برستُ ہے کِیا دھرتی مدھے پانْی ناہی --	----	ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥
جَیسے دھرتی مدھے پانْی پرگاسِیا بِنُ پگا ورست پھِراہی --1--	----	ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥
بابا تُوںّ اَیسے بھرمُ چُکاہی --	----	ਬਾਬਾ ਤੂੰ ਐਸੇ ਭਰਮੁ ਚੁਕਾਹੀ ॥
جو کِچھُ کرتُ ہے سوئی کوئی ہے رے تَیسے جاءِ سماہی --1-- رہاءُ --	----	ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥
اِستری پُرکھ ہوءِ کے کِیا اوءِ کرم کماہی --	----	ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
نانا رُوپ سدا ہہِ تیرے تُجھ ہی ماہِ سماہی --2--	----	ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥

اِتنے جنم بھُولِ پرے سے جا پائِیا تا بھُولے ناہی --	----	ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥
جا کا کارجُ سوئی پرُ جاݨے جے گُر کے سبدِ سماہی --3--	----	ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥
تیرا سبدُ تُوںہے ہہِ آپے بھرمُ کہا ہی --	----	ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ ॥
نانکُ تتُ تت سِءُ مِلیا پُنرپِ جنمِ ن آہی --4--1--15--35--	----	ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥
گئُڑی بیَراگݨِ مہلا[1] 3 -- | [1]محلا-	----	ਗਉੜੀ ਬੈਰਾਗਣਿ ਮਹਲਾ ੩ ॥
سبھُ جگُ کالے وسِ ہے بادھا دُوجے بھاءِ --	----	ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥
ہئُمےَ کرم کماودے منمُکھِ ملےَ سجاءِ[1] --1-- | [1]سزاءِ-	----	ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥
میرے من گُر چرݨی چِتُ لاءِ --	----	ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥
گُرمُکھِ نامُ نِدھانُ لےَ درگہ لئے چھڈاءِ --1-- رہاءُ --	----	ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥
لکھ چئُراسِیہ بھرمدے منہٹھِ آوے جاءِ --	----	ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥

گُر کا سبدُ ن چِینِئو پھِرِ پھِرِ جونی پاءِ --2--	----	ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥
گُرمُکھِ آپُ پچھاݨِیا ہرِ نامُ وسِیا منِ آءِ --	----	ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥
اندِنُ بھگتی رتِیا ہرِ نامے سُکھِ سماءِ --3--	----	ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥
منُ سبدِ مرے پرتِیتِ ہوءِ ہئُمےَ تجے وِکار --	----	ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥
جن نانک کرمی پائِئنِ ہرِ ناما بھگتِ بھنّڈار --36--16--2--4--	----	ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥
گئُڑی بیَراگݨِ مہلا[1] 3 -- | [1]محلا-	----	ਗਉੜੀ ਬੈਰਾਗਣਿ ਮਹਲਾ ੩ ॥
پیئِیئڑے دِن چارِ ہےَ ہرِ ہرِ لِکھِ پائِیا --	----	ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥
سوبھاونّتی نارِ ہےَ گُرمُکھِ گُݨ گائِیا --	----	ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥
پیوکڑے گُݨ سنّملے ساہُرے واسُ پائِیا --	----	ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥

گُرمُکھِ سہجِ سمائیا
ہرِ ہرِ منِ بھائیا --1--

ਗੁਰਮੁਖਿ ਸਹਜਿ ਸਮਾਣੀਆ
ਹਰਿ ਹਰਿ ਮਨਿ ਭਾਇਆ ॥੧॥

سسُرےَ پیئیۓ پِرُ وسےَ
کہُ کِت بِدھِ پائیۓَ --

ਸਸੁਰੈ ਪੇਈਐ ਪਿਰੁ ਵਸੈ
ਕਹੁ ਕਿਤੁ ਬਿਧਿ ਪਾਈਐ ॥

آپِ نِرنّجنُ الکھُ ہےَ
آپے میلائیۓَ --1-- رہاءُ --

ਆਪਿ ਨਿਰੰਜਨੁ ਅਲਖੁ ਹੈ
ਆਪੇ ਮੇਲਾਈਐ ॥੧॥ ਰਹਾਉ ॥

آپے ہی پّربھُ دیہِ مت
ہرِ نامُ دھِیائیۓَ --

ਆਪੇ ਹੀ ਪ੍ਰਭੁ ਦੇਹਿ ਮਤਿ
ਹਰਿ ਨਾਮੁ ਧਿਆਈਐ ॥

وڈبھاگی ستِگُرُ ملےَ
مُکھِ انمّرِتُ پائیۓَ --

ਵਡਭਾਗੀ ਸਤਿਗੁਰੁ ਮਿਲੈ
ਮੁਖਿ ਅੰਮ੍ਰਿਤੁ ਪਾਈਐ ॥

ہئُمےَ دُبِدھا بِنسِ جاءِ
سہجے سُکھِ سمائیۓَ --

ਹਉਮੈ ਦੁਬਿਧਾ ਬਿਨਸਿ ਜਾਇ
ਸਹਜੇ ਸੁਖਿ ਸਮਾਈਐ ॥

سبھُ آپے آپِ ورتدا
آپے ناءِ لائیۓَ --2--

ਸਭੁ ਆਪੇ ਆਪਿ ਵਰਤਦਾ
ਆਪੇ ਨਾਇ ਲਾਈਐ ॥੨॥

منمُکھِ گربِ ن پائِئو
اگیان اِیانے --

ਮਨਮੁਖਿ ਗਰਬਿ ਨ ਪਾਇਓ
ਅਗਿਆਨ ਇਆਣੇ ॥

ستِگُر سیوا نا کرہِ
پھِرِ پھِرِ پچھُتانے --

ਸਤਿਗੁਰ ਸੇਵਾ ਨਾ ਕਰਹਿ
ਫਿਰਿ ਫਿਰਿ ਪਛੁਤਾਣੇ ॥

گربھ جونی واسُ پائِدے گربھے گلِ جانٹے --	----	ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥
میرے کرتے ایوےَ بھاودا منمکھ بھرمانٹے --2--	----	ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੨॥
میرےَ ہرِ پّربھِ لیکھُ لِکھائِیا دھرِ مستکِ پُورا --	----	ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥
ہرِ ہرِ نامُ دھِیائِیا بھیٹیا گُرُ سُورا --	----	ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥
میرا پِتا ماتا ہرِ نامُ ہےَ ہرِ بنّدھپُ بیِرا --	----	ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥
ہرِ ہرِ بکھسِ[1] مِلاءِ پّربھ جنُ نانکُ کیِرا --4--3--17--37--	----	ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥
گئُڑی بیراگنِ مہلا[1] 3 --	----	ਗਉੜੀ ਬੈਰਾਗਣਿ ਮਹਲਾ ੩ ॥
ستِگر تے گیانُ پائِیا ہرِ تتُ بیِچارا --	----	ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥
متِ ملیِنٹ پرگٹُ بھئی جپِ نامُ مُرارا --	----	ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥

[1] بخشِ-

[1] محلا-

سِوِ سکتِ مِٹائِیا چُوکا انّدھِیارا ۔۔	----	ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥
دھُرِ مستکِ جِن کءُ لِکھِیا تِن ہرِ نامُ پِیارا ۔۔1۔۔	----	ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥
ہرِ کِتُ بِدھِ پائیِئےَ سنّت جنہُ جِسُ دیکھِ ہءُ جِیوا ۔۔	----	ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥
ہرِ بِنُ چسا ن جِیوتی گُر میلِہُ ہرِ رسُ پِیوا ۔۔1۔۔ رہاءُ ۔۔	----	ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥
ہءُ ہرِ گُنڑ گاوا نِت ہرِ سُنڑی ہرِ ہرِ گتِ کِینی ۔۔	----	ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥
ہرِ رسُ گُر تے پائِیا میرا منُ تنُ لِینی ۔۔	----	ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥
دھنُ دھنُ گُرُ ست پُرکھُ ہےَ جِنِ بھگتِ ہرِ دِینی ۔۔	----	ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥
جِسُ گُر تے ہرِ پائِیا سو گُرُ ہم کِینی ۔۔2۔۔	----	ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥
گُنڑداتا ہرِ رائِ ہےَ ہم اوگِنڑیارے ۔۔	----	ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥

پاپی پاتھر ڈُوبدے گُرمتِ ہرِ تارے --	----	ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥
تُوںّ گُنڈاتا نِرملا ہم او گُنِیارے --	----	ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥
ہرِ سرنّاگتِ راکھِ لیہُ مُوڑ مُگدھ نِستارے --3--	----	ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥
سہجُ انںّدُ سدا گُرمتی ہرِ ہرِ منِ دھِیائِیا --	----	ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥
سجنّڑُ ہرِ پرّبھُ پائِیا گھرِ سوہِلا گائِیا --	----	ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥
ہرِ دئِیا دھارِ پرّبھ بینتی ہرِ ہرِ چیتائِیا --	----	ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥
جن نانکُ منّگےَ دھُوڑِ تِن جِن ستِگُرُ پائِیا --4--4--18--38--	----	ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥
گئُڑی گُیاریری مہلا[1] 4 چئُتھا چئُپدے | [1]محلا-	----	ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
پنّڈِتُ ساست سِمرِّتِ پڑِیا --	----	ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥
جوگی گورکھُ گورکھُ کرِیا --	----	ਜੋਗੀ ਗੋਰਖੁ ਗੋਰਖੁ ਕਰਿਆ ॥
مےَ مُورکھ ہرِ ہرِ جپُ پڑِیا --1--	----	ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥

نا جانا کیا گتِ رام ہماری --	----	ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥
ہرِ بھجُ من میرے ترُ بھئُجل تُو تاری --1-- رہاءُ --	----	ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥
سنّیاسی بِبھُوت لاءِ دیہ سواری --	Page# [164]	ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥
پر ترِء تیاگُ کری برّہمچاری --	----	ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥
مےَ مُورکھ ہرِ آس تُماری --2--	----	ਮੈ ਮੂਰਖ ਹਰਿ ਆਸ ਤੁਮਾਰੀ ॥੨॥
کھتّری کرم کرے سُورتنُ پاوے --	----	ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥
سُودُ وَیسُ پر کِرتِ کماوے --	----	ਸੂਦੁ ਵੈਸੁ ਪਰ ਕਿਰਤਿ ਕਮਾਵੈ ॥
مےَ مُورکھ ہر نامُ چھڈاوے --3--	----	ਮੈ ਮੂਰਖ ਹਰਿ ਨਾਮੁ ਛਡਾਵੈ ॥੩॥
سبھ تیری سّرِسٹِ تُوں آپِ رہِیا سمائی --	----	ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥
گُرمُکھِ نانک دے وڈِیائی --	----	ਗੁਰਮੁਖਿ ਨਾਨਕ ਦੇ ਵਡਿਆਈ ॥
مےَ انّدھُلے ہرِ ٹیک ٹِکائی --39--1--4--	----	ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥
گئُڑی گُیاریری مہلا[1] 4 -- | محلا[1]	----	ਗਉੜੀ ਗੁਆਰੇਰੀ ਮਹਲਾ ੪ ॥
نِرگُن کتھا کتھا ہے ہرِ کی --	----	ਨਿਰਗੁਣ ਕਥਾ ਕਥਾ ਹੈ ਹਰਿ ਕੀ ॥
بھجُ مِل سادھُو سنّگتِ جن کی --	----	ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥
ترُ بھئُجل اکتھ کتھا سُن ہرِ کی --1--	----	ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
گوبِنّد ستسنّگتِ میلاءِ --	----	ਗੋਬਿੰਦ ਸਤਸੰਗਤਿ ਮੇਲਾਇ ॥

ہرِ رسُ رسنا رام گُن گاءِ ۔۔1۔۔ رہاءُ ۔۔	----	ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
جو جن دھِیاوہِ ہرِ ہرِ ناما ۔۔	----	ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
تِن داسنِ داس کرہُ ہم راما ۔۔	----	ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
جن کی سیوا اُتم کاما ۔۔2۔۔	----	ਜਨ ਕੀ ਸੇਵਾ ਉਤਮ ਕਾਮਾ ॥੨॥
جو ہرِ کی ہرِ کتھا سُنّاوے ۔۔	----	ਜੋ ਹਰਿ ਕੀ ਹਰਿ ਕਥਾ ਸੁਣਾਵੈ ॥
سو جنُ ہمرےَ منِ چِتِ بھاوےَ ۔۔	----	ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
جن پگ ریݨُ وڈبھاگی پاوےَ ۔۔3۔۔	----	ਜਨ ਪਗ ਰੇਣੁ ਵਡਭਾਗੀ ਪਾਵੈ ॥੩॥
سنّت جن سِءُ پّرِیتِ بنِ آئی ۔۔	----	ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥
جِن کءُ لِکھتُ لِکھِیا دھُرِ پائی ۔۔	----	ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
تے جن نانک نامِ سمائی ۔۔4۔۔2۔۔40۔۔	----	ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥
گئُڑی گُیاریری مہلا[1] 4 ۔۔ | محلا[1]۔	----	ਗਉੜੀ ਗੁਆਰੇਰੀ ਮਹਲਾ ੪ ॥
ماتا پّرِیتِ کرے پُتُ کھاءِ ۔۔	----	ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
مینے پّرِیتِ بھئی جلِ ناءِ ۔۔	----	ਮੀਨੇ ਪ੍ਰੀਤਿ ਭਈ ਜਲਿ ਨਾਇ ॥
ستِگُر پّرِیتِ گُرسِکھ مُکھِ پاءِ ۔۔1۔۔	----	ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥
تے ہرِ جن ہرِ میلہُ ہم پِیارے ۔۔	----	ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
جِن مِلِیا دُکھ جاہِ ہمارے ۔۔1۔۔ رہاءُ ۔۔	----	ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥
جِءُ مِلِ بچھرے گئُو پّرِیتِ لگاوےَ ۔۔	----	ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
کامنِ پّرِیتِ جا پِرُ گھرِ آوےَ ۔۔	----	ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥

ہرِ جن پرِّیتِ جا ہرِ جسُ گاوےَ --2--	----	ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
سارِنّگ پرِّیتِ بسےَ جل دھارا --	----	ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
نرپتِ پرِّیتِ مائِیا دیکھِ پسارا --	----	ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ہرِ جن پرِّیتِ جپےَ نِرنّکارا --3--	----	ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥
نر پرّانڑیں پرِّیتِ مائِیا دھنُ کھاٹے --	----	ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
گُرسِکھ پرِّیتِ گُرُ ملےَ گلاٹے --	----	ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
جن نانک پرِّیتِ سادھ پگ چاٹے --4--3--41--	----	ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥
گئُڑی گُیاریری مہلا[1] 4 -- | [1]محلا-	----	ਗਉੜੀ ਗੁਆਰੇਰੀ ਮਹਲਾ ੪ ॥
بھِیکھک پرِّیتِ بھِیکھ پرّبھ پاءِ --	----	ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
بھُوکھے پرِّیتِ ہووےَ انّنُ کھاءِ --	----	ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
گُرسِکھ پرِّیتِ گُر مِلِ آگھاءِ --1--	----	ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥
ہرِ درسنُ دیہُ ہرِ آس تُماری --	----	ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
کرِ کرِپا لوچ پُورِ ہماری --1-- رہاءُ --	----	ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥
چکوی پرِّیتِ سُورجُ مُکھِ لاگےَ --	----	ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
ملےَ پِیارے سبھ دُکھ تِیاگےَ --	----	ਮਿਲੈ ਪਿਆਰੇ ਸਭ ਦੂਖ ਤਿਆਗੈ ॥
گُرسِکھ پرِّیتِ گُرُو مُکھِ لاگےَ --2--	----	ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥
بچھرے پرِّیتِ کھِیرُ مُکھِ کھاءِ --	----	ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
ہِردےَ بگسےَ دیکھےَ ماءِ --	----	ਹਿਰਦੈ ਬਿਗਸੈ ਦੇਖੈ ਮਾਇ ॥

گُرسِکھ پّریتِ گُرو مُکھِ لاءِ --3--	----	ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥
ہورُ سبھ پّریتِ مائِیا مُہُ کاچا --	----	ਹੋਰੁ ਸਭ ਪ੍ਰੀਤਿ ਮਾਇਆ ਮੁਹੁ ਕਾਚਾ ॥
بِنسِ جاءِ کُورا کچُ پاچا --	----	ਬਿਨਸਿ ਜਾਇ ਕੂਰਾ ਕਚੁ ਪਾਚਾ ॥
جن نانک پّریت ترِپت گُرُ ساچا --42--4--4--	----	ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥
گئُڑی گُیاریری مہلا 4 [1] -- | محلا[1]	Page# [165]	ਗਉੜੀ ਗੁਆਰੇਰੀ ਮਹਲਾ ੪ ॥
ستِگُر سیوا سپھل ہے بنّی --	----	ਸਤਿਗੁਰ ਸੇਵਾ ਸਫਲ ਹੈ ਬਣੀ ॥
جِتُ مِلِ ہرِ نامُ دھِیائِیا ہرِ دھنّی --	----	ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥
جِن ہرِ جپِیا تِن پِچھے چھُوٹی گھنّی --1--	----	ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥
گُرسِکھ ہرِ بولہُ میرے بھائی --	----	ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥
ہرِ بولت سبھ پاپ لہِ جائی --1-- رہاءُ --	----	ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥
جب گُرُ مِلِیا تب منُ وسِ آئِیا --	----	ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥
دھاوت پنّچ رہے ہرِ دھِیائِیا --	----	ਧਾਵਤ ਪੰਚ ਰਹੇ ਹਰਿ ਧਿਆਇਆ ॥
اندِنُ نگری ہرِ گُنْ گائِیا --2--	----	ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥
ستِگُر پگ دھُورِ جِنا مُکھِ لائی --	----	ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥
تِن کُوڑ تِیاگے ہرِ لِو لائی --	----	ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥
تے ہرِ درگہ مُکھ اُوجل بھائی --3--	----	ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥

گُرُ سیوا آپ ہرِ بھاوے --	----	ਗੁਰੁ ਸੇਵਾ ਆਪਿ ਹਰਿ ਭਾਵੈ ॥
کِرسنُ بلبھدّرُ گُر پگ لگِ دھِیاوے --	----	ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥
نانک گُرمُکھِ ہرِ آپِ تراوے --43--5--4--	----	ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥
گئُڑی گُیاریری مہلا[1] 4 -- | محلا[1]	----	ਗਉੜੀ ਗੁਆਰੇਰੀ ਮਹਲਾ ੪ ॥
ہرِ آپے جوگی ڈنّڈادھاری --	----	ਹਰਿ ਆਪੇ ਜੋਗੀ ਡੰਡਾਧਾਰੀ ॥
ہرِ آپے روِ رہِیا بنواری --	----	ਹਰਿ ਆਪੇ ਰਵਿ ਰਹਿਆ ਬਨਵਾਰੀ ॥
ہرِ آپے تپُ تاپے لاءِ تاری --1--	----	ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥
اَیسا میرا رامُ رہِیا بھرپُورِ --	----	ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥
نِکٹِ وسے ناہی ہرِ دُورِ --1-- رہاءُ --	----	ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥
ہرِ آپے سبدُ سُرتِ دھُنِ آپے --	----	ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥
ہرِ آپے وکھے وِگسے آپے --	----	ਹਰਿ ਆਪੇ ਵੇਖੈ ਵਿਗਸੈ ਆਪੇ ॥
ہرِ آپِ جپاءِ آپے ہرِ جاپے --2--	----	ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥
ہرِ آپے سارِنگ انمّرِتدھارا --	----	ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥
ہرِ انمّرِتُ آپ پِیاونْہارا --	----	ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥
ہرِ آپِ کرے آپے نِستارا --3--	----	ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥
ہرِ آپے بیڑی تُلہا تارا --	----	ਹਰਿ ਆਪੇ ਬੇੜੀ ਤੁਲਹਾ ਤਾਰਾ ॥
ہرِ آپے گُرمتی نِستارا --	----	ਹਰਿ ਆਪੇ ਗੁਰਮਤੀ ਨਿਸਤਾਰਾ ॥

ہرِ آپے نانک پاوےَ پارا --4--6--44--	----	ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥
گئُڑی بَیراگنِ مہلا[1] 4 -- | [1]محلا-	----	ਗਉੜੀ ਬੈਰਾਗਣਿ ਮਹਲਾ ੪ ॥
ساہُ ہمارا توُنّ دھنی جَیسی توُنّ راسِ دیہِ تَیسی ہم لیہِ --	----	ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
ہرِ نامُ ونّجہ رنّگ سِءُ جے آپِ دئِیالُ ہوءِ دیہِ --1--	----	ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥
ہم ونجارے رام کے --	----	ਹਮ ਵਣਜਾਰੇ ਰਾਮ ਕੇ ॥
ہرِ ونجُ کراوےَ دے راسِ رے --1-- رہاءُ --	----	ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥
لاہا ہرِ بھگتِ دھنُ کھٹِیا ہرِ سچے ساہ منِ بھائِیا --	----	ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
ہرِ جپِ ہرِ وکھرُ لدِیا جمُ جاگاتی نیڑِ ن آئِیا --2--	----	ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥
ہورُ ونجُ کرہِ واپارِیۓ اننّتُ ترنّگی دُکھُ مائِیا --	----	ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤੁ ਤਰੰਗੀ ਦੁਖੁ ਮਾਇਆ ॥
اوءِ جیہےَ ونجِ ہرِ لائِیا پھلُ تیہا تِن پائِیا --3--	----	ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥

ہرِ ہرِ ونجُ سو جنُ کرے جِسُ کرِپالُ ہوءِ پڑبھُ دیئی --	----	ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
جن نانک ساہُ ہرِ سیوِیا پھِرِ لیکھا مُولِ ن لیئی	----	ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥
--4--1--7--45--		
گئُڑی بَیراگنِ مہلا[1] 4 -- | [1]محلا-	----	ਗਉੜੀ ਬੈਰਾਗਣਿ ਮਹਲਾ ੪ ॥
جِءُ جننی گربھُ پالتی سُت کی کرِ آسا --	----	ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥
وڈا ہوءِ دھنُ کھاٹِ دےءِ کرِ بھوگ بِلاسا --	----	ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥
تِءُ ہرِ جن پڑیتِ ہرِ راکھدا دے آپِ ہتھاسا --1--	----	ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥
میرے رام مےَ مُورکھ ہرِ راکھُ میرے گُسئِیا --	Page# [166]	ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥
جن کی اُپما تُجھہِ وڈِئیا --1-- رہاءُ --	----	ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥
منّدرِ گھرِ آننّدُ ہرِ ہرِ جسُ منِ بھاوےَ --	----	ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥
سبھ رس مٹھے مُکھِ لگہِ جا ہرِ گُنٹ گاوےَ --	----	ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥

هرِ جنُ پروارُ سدهارُ هےَ
اِکیه کُلی سبھُ جگتُ چھڑاوے --2--

ਹਰਿ ਜਨੁ ਪਰਵਾਰੁ ਸਧਾਰੁ ਹੈ
ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥

جو کِچھُ کِیا سو هرِ کِیا
هرِ کی وڈِیائی --

ਜੋ ਕਿਛੁ ਕੀਆ ਸੋ ਹਰਿ ਕੀਆ
ਹਰਿ ਕੀ ਵਡਿਆਈ ॥

هرِ جیء تیرے تُوںّ ورتدا
هرِ پُوج کرائی --

ਹਰਿ ਜੀਅ ਤੇਰੇ ਤੂੰ ਵਰਤਦਾ
ਹਰਿ ਪੂਜ ਕਰਾਈ ॥

هرِ بھگتِ بھنّڈار لهائِدا
آپے ورتائی --3--

ਹਰਿ ਭਗਤਿ ਭੰਡਾਰ ਲਹਾਇਦਾ
ਆਪੇ ਵਰਤਾਈ ॥੩॥

لالا هاٹِ وِهاجھِیا
کِیا تِسُ چتُرائی --

ਲਾਲਾ ਹਾਟਿ ਵਿਹਾਝਿਆ
ਕਿਆ ਤਿਸੁ ਚਤੁਰਾਈ ॥

جے راجِ بهالے تا هرِ گُلامُ[1]
گھاسی کءُ هرِ نامُ کڈھائی -- | [1]غلامُ-

ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ
ਘਾਸੀ ਕਉ ਹਰਿ ਨਾਮੁ ਕਢਾਈ ॥

جنُ نانکُ هرِ کا داسُ هےَ
هرِ کی وڈِیائی --4--2--8--46--

ਜਨੁ ਨਾਨਕੁ ਹਰਿ ਕਾ ਦਾਸੁ ਹੈ
ਹਰਿ ਕੀ ਵਡਿਆਈ ॥੪॥੨॥੮॥੪੬॥

گئُڑی گُیاریری مهلا[1] 4 -- | [1]محلا-

ਗਉੜੀ ਗੁਆਰੇਰੀ ਮਹਲਾ ੪ ॥

کِرسانْی کِرسانُْ کرے
لوچے جیءُ لاءِ --

ਕਿਰਸਾਣੀ ਕਿਰਸਾਣੁ ਕਰੇ
ਲੋਚੈ ਜੀਉ ਲਾਇ ॥

هلُ جوتےَ اُدمُ کرے
میرا پُتُ دھی کھاءِ --

ਹਲੁ ਜੋਤੈ ਉਦਮੁ ਕਰੇ
ਮੇਰਾ ਪੁਤੁ ਧੀ ਖਾਇ ॥

تِ ءُ ہرِ جنُ ہرِ ہرِ جپُ کرے ہرِ انّتِ چھڈاءِ --1--	----	ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥੧॥
مےَ مُورکھ کی گتِ کیجےَ میرے رام --	----	ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥
گُر ستِگُر سیوا ہرِ لاءِ ہم کام --1-- رہاءُ --	----	ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥੧॥ ਰਹਾਉ ॥
لےَ تُرے سئُداگری سئُداگرُ دھاوےَ --	----	ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ ॥
دھنُ کھٹےَ آسا کرےَ مائِیا موہُ ودھاوےَ --	----	ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ ॥
تِ ءُ ہرِ جنُ ہرِ ہرِ بولتا ہرِ بولِ سُکھُ پاوےَ --2--	----	ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ॥੨॥
بِکھُ سنّچےَ ہٹوانِیا بہِ ہاٹِ کماءِ --	----	ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥
موہ جھُوٹھُ پسارا جھُوٹھ کا جھُوٹھے لپٹاءِ --	----	ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥
تِ ءُ ہرِ جنِ ہرِ دھنُ سنّچِیا ہرِ کھرچُ لے جاءِ --3--	----	ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥੩॥

اِہُ مائِیا موہ کُٹنبُ ہے
بھاءِ دُوجےَ پھاس --

ਇਹੁ ਮਾਇਆ ਮੋਹ ਕੁਟੰਬੁ ਹੈ
ਭਾਇ ਦੂਜੈ ਫਾਸ ॥

گُرمتی سو جنُ ترے
جو داسنِ داس --

ਗੁਰਮਤੀ ਸੋ ਜਨੁ ਤਰੈ
ਜੋ ਦਾਸਨਿ ਦਾਸ ॥

جنِ نانکِ نامُ دھِیائِیا
گُرمُکھِ پرگاس --4--3--9--47--

ਜਨਿ ਨਾਨਕਿ ਨਾਮੁ ਧਿਆਇਆ
ਗੁਰਮੁਖਿ ਪਰਗਾਸ ॥੪॥੩॥੯॥੪੭॥

گئُڑی بَیراگݨِ مہلا[1] 4 -- | محلا[1]

ਗਉੜੀ ਬੈਰਾਗਣਿ ਮਹਲਾ ੪ ॥

نِت دِنسُ راتِ لالچُ کرے
بھرمےَ بھرمائِیا --

ਨਿਤ ਦਿਨਸੁ ਰਾਤਿ ਲਾਲਚੁ ਕਰੇ
ਭਰਮੈ ਭਰਮਾਇਆ ॥

ویگارِ پھرے ویگارِییا
سِرِ بھارُ اُٹھائِیا --

ਵੇਗਾਰਿ ਫਿਰੈ ਵੇਗਾਰੀਆ
ਸਿਰਿ ਭਾਰੁ ਉਠਾਇਆ ॥

جو گُر کی جنُ سیوا کرے
سو گھر کےَ کنّمِ ہرِ لائِیا --1--

ਜੋ ਗੁਰ ਕੀ ਜਨੁ ਸੇਵਾ ਕਰੇ
ਸੋ ਘਰ ਕੈ ਕੰਮਿ ਹਰਿ ਲਾਇਆ ॥੧॥

میرے رام توڑِ بنّدھن مائِیا
گھر کےَ کنّمِ لاءِ --

ਮੇਰੇ ਰਾਮ ਤੋੜਿ ਬੰਧਨ ਮਾਇਆ
ਘਰ ਕੈ ਕੰਮਿ ਲਾਇ ॥

نِت ہرِ گُݨ گاوہ
ہرِ نامِ سماءِ --1-- رہاءِ --

ਨਿਤ ਹਰਿ ਗੁਣ ਗਾਵਹ
ਹਰਿ ਨਾਮਿ ਸਮਾਇ ॥੧॥ ਰਹਾਉ ॥

نرُ پرانٗی چاکری کرے
نرپتِ راجے ارتھِ سبھ مائِیا --

ਨਰੁ ਪ੍ਰਾਣੀ ਚਾਕਰੀ ਕਰੇ
ਨਰਪਤਿ ਰਾਜੇ ਅਰਥਿ ਸਭ ਮਾਇਆ ॥

کےَ بنّدھےَ کےَ ڈانِ لےءِ کےَ نرپتِ مرِ جائِیا --	----	ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥
دھنّنُ دھنُ سیوا سپھل ستِگُرُو کی جِتُ ہرِ ہرِ نامُ جپِ ہرِ سُکھُ پائِیا --2--	----	ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥
نِت سئُدا سُودُ کیِچےَ بہُ بھاتِ کرِ مائِیا کےَ تائی --	----	ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥
جا لاہا دےءِ تا سُکھُ منے توٹےَ مرِ جائی --	----	ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥
جو گُنڑ ساجھی گُر سِءُ کرے نِت نِت سُکھُ پائی --3--	----	ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥
جِتنی بھُوکھ ان رس ساد ہےَ تِتنی بھُوکھ پھِرِ لاگےَ --	Page# [167]	ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥
جِسُ ہرِ آپِ کِرپا کرے سو وےچے سِرُ گُر آگےَ --	----	ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥
جن نانک ہرِ رسِ ترِپتِیا پھِرِ بھُوکھ ن لاگےَ	----	ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥
--48--10--4--4--		
گئُڑی بیَراگنِ مہلا[1] 4 -- | محلا[1]-	----	ਗਉੜੀ ਬੈਰਾਗਣਿ ਮਹਲਾ ੪ ॥

ہمرے من چِت ہرِ آس نِت کِءُ دیکھا ہرِ درسُ تُمارا --	ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥
جِن پرِیت لائی سو جانٹتا ہمرے من چِت ہرِ بہُت پیارا --	ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥
ہءُ کُربانی[1] گر آپنٹے جِن وِچھُڑیا میلیا میرا سِرجنہارا --1-- | [1]قربانی-	ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥
میرے رام ہم پاپی سرنٹ پرے ہرِ دُیار --	ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥
مت نرگنٹ ہم میلے کبہوں اپنی کرپا دھار --1-- رہاءُ --	ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
ہمرے اوگنٹ بہُت بہُت ہے بہُ بار بار ہرِ گنٹت ن آوے --	ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥
توں گنٹونتا ہرِ ہرِ دئیالُ ہرِ آپے بکھسِ[1] لیہِ ہرِ بھاوے -- | [1]بخش-	ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥
ہم اپرادھی راکھے گر سنگتی اُپدیس دیئو ہرِ نامُ چھڈاوے --2--	ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥
تُمرے گنٹ کیا کہا میرے ستگرا جب گُرُ بولہ تب بِسمُ ہوءِ جاءِ --	ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥

ہم جَیسے اپرادھی اوُر کوئی راکھےَ جَیسے ہم ستِگرِ راکھِ لیۓ چھڈاءِ --	----	ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥
توُنّ گُرُ پِتا توُنّہےَ گُرُ ماتا توُنّ گُرُ بنّدھپُ میرا سکھا سکھاءِ --3--	----	ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥
جو ہمری بِدھِ ہوتی میرے ستِگُرا سا بِدھِ تُم ہرِ جانٔہُ آپے --	----	ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ہم رُلتے پھِرتے کوئی بات ن پوُچھتا گُر ستِگر سنّگِ کیِرے ہم تھاپے --	----	ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
دھنّنُ دھنّنُ گُرو نانک جن کیرا جِتُ مِلِۓ چوُکے سبھِ سوگ سنّتاپے --4--5--11--49--	----	ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
گئُڑی بَیراگݨِ مہلا[1] 4 -- | محلا[1]-	----	ਗਉੜੀ ਬੈਰਾਗਣਿ ਮਹਲਾ ੪ ॥
کنّچن ناری مہِ جیءُ لُبھتُ ہےَ موہُ مِیٹھا مائِیا --	----	ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
گھر منّدر گھوڑے کھُسی[1] منُ ان رسِ لائِیا -- | خُشی[1]-	----	ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
ہرِ پرّبھُ چِتِ ن آوئی کِءُ چھُٹا میرے ہرِ رائِیا --1--	----	ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੁਟਾ ਮੇਰੇ ਹਰਿ ਰਾਇਆ ॥੧॥
میرے رام اِہِ نیِچ کرم ہرِ میرے --	----	ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥

گُنْونّتا ہرِ ہرِ دئیالُ
کرِ کرِپا بخشِ[1] اوگنْ سبھِ میرے
--1-- رہاءُ -- | [1]بخش-

ਗੁਣਵੰਤਾ ਹਰਿ ਹਰਿ ਦਇਆਲੁ
ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ
॥੧॥ ਰਹਾਉ ॥

کِچھُ رُوپُ نہی کِچھُ جاتِ[1] ناہی
کِچھُ ڈھنگُ ن میرا -- | [1]ذاتِ-

ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ
ਕਿਛੁ ਢੰਗੁ ਨ ਮੇਰਾ ॥

کِیا مُہُ لے بولہ گُنْ بِہُون
نامُ جپِیا ن تیرا --

ਕਿਆ ਮੁਹੁ ਲੈ ਬੋਲਹ ਗੁਣ ਬਿਹੂਨ
ਨਾਮੁ ਜਪਿਆ ਨ ਤੇਰਾ ॥

ہم پاپی سنگِ گُر اُبرے
پُنّنُ ستِگُر کیرا --2--

ਹਮ ਪਾਪੀ ਸੰਗਿ ਗੁਰ ਉਬਰੇ
ਪੁੰਨੁ ਸਤਿਗੁਰ ਕੇਰਾ ॥੨॥

سبھُ جی ءُ پِنّڈُ مُکھُ نکُ دِییا
ورتنْ کءُ پانْی --

ਸਭੁ ਜੀਉ ਪਿੰਡੁ ਮੁਖੁ ਨਕੁ ਦੀਆ
ਵਰਤਣ ਕਉ ਪਾਣੀ ॥

انّنُ کھاناْ کپڑُ پیَننْ دِییا
رس انِ بھوگانْی --

ਅੰਨੁ ਖਾਣਾ ਕਪੜੁ ਪੈਨਣੁ ਦੀਆ
ਰਸ ਅਨਿ ਭੋਗਾਣੀ ॥

جِنِ دِیئے سُ چِتِ ن آوئی
پسُو ہءُ کرِ جانْی --3--

ਜਿਨਿ ਦੀਏ ਸੁ ਚਿਤਿ ਨ ਆਵਈ
ਪਸੂ ਹਉ ਕਰਿ ਜਾਣੀ ॥੩॥

سبھُ کِیتا تیرا ورتدا
تُوںّ انّترجامی --

ਸਭੁ ਕੀਤਾ ਤੇਰਾ ਵਰਤਦਾ
ਤੂੰ ਅੰਤਰਜਾਮੀ ॥

ہم جنّت وِچارے کِیا کرہ
سبھُ کھیلُ تُم سُیامی --

ਹਮ ਜੰਤ ਵਿਚਾਰੇ ਕਿਆ ਕਰਹ
ਸਭੁ ਖੇਲੁ ਤੁਮ ਸੁਆਮੀ ॥

جنُ نانکُ ہاٹِ وِہاجھِیا ہرِ گُلم گُلامی[1] --4--6--12--50--	----	ਜਨੁ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥
[1]غُلامی-		
گئُڑی بَیراگنِ مہلا[1] 4 -- | [1]محلا-	Page# [168]	ਗਉੜੀ ਬੈਰਾਗਣਿ ਮਹਲਾ ੪ ॥
جِءُ جننی سُت جنِ پالتی راکھےَ ندرِ مجھارِ --	----	ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥
انّترِ باہرِ مُکھِ دے گِراسُ کھِنُ کھِنُ پوچارِ --	----	ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥
تِءُ ستِگُرُ گُرسِکھ راکھتا ہرِ پرِّیتِ پِیارِ --1--	----	ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥
میرے رام ہم بارِک ہرِ پرّبھ کے ہےَ اِیانڑے --	----	ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
دھنّنُ دھنّنُ گُرو گُرُ ستِگُرُ پادھا جِنِ ہرِ اُپدیسُ دے کیِۓ سِیانڑے --1-- رہاءُ --	----	ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥
جَیسی گگنِ پھِرنّتی اُوڈتی کپرے باگے والی --	----	ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥
اوہ راکھےَ چِیتُ پِچھےَ بِچِ بچرے نِت ہِردےَ سارِ سمالی --	----	ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥

تِ ءُ ستگر سِکھ پّریت ہر ہرِ کی گُرُ سِکھ رکھےَ جی ء نالی --2--	ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥
جَیسے کاتی تِیس بتِیس ہےَ وِچِ راکھےَ رسنا ماس رتُ کیری --	ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥
کوئی جانٔہُ ماس کاتی کےَ کِچھُ ہاتھِ ہےَ سبھ وسگتِ ہےَ ہرِ کیری --	ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
تِ ءُ سنّت جنا کی نر نِنّدا کرہِ ہر راکھےَ پیَج جن کیری --3--	ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥
بھائی مت کوئی جانٔہُ کِسی کےَ کِچھُ ہاتھِ ہےَ سبھ کرے کرائیا --	ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
جرا مرا تاپُ سِرتِ ساپُ سبھُ ہرِ کےَ وسِ ہےَ کوئی لاگِ ن سکےَ بِنُ ہرِ کا لائیا --	ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
اَیسا ہرِ نامُ منِ چِتِ نِتِ دھِیاوہُ جن نانک جو انّتی اَوسرِ لئے چھڈائیا	ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ
--51--13--7--4--	॥੪॥੭॥੧੩॥੫੧॥
گئُڑی بَیراگنِ مہلا[1] 4 -- | محلا[1]	ਗਉੜੀ ਬੈਰਾਗਣਿ ਮਹਲਾ ੪ ॥
جِسُ مِلئےَ منِ ہوءِ اننّدُ سو ستِگُرُ کہیئےَ --	ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥

مَن کی دُبِدھا بِنسِ جاءِ ہرِ پرم پدُ لہیئَ --1--	----	ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥
میرا ستِگُرُ پیارا کِتُ بِدھِ ملےَ --	----	ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥
ہءُ کھِنُ کھِنُ کری نمسکارُ میرا گرُ پُورا کِءُ ملےَ --1-- رہاءُ --	----	ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥
کرِ کِرپا ہرِ میلِیا میرا ستِگرُ پُورا --	----	ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥
اِچھ پُنّی جن کیرِیا لے ستِگر دھُورا --2--	----	ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥
ہرِ بھگتِ دِرڑاوےَ ہرِ بھگتِ سُنڑئے تِسُ ستِگر ملیئَ --	----	ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥
توٹا مُولِ ن آوئی ہرِ لابھُ نِتِ دِرڑِیئَ --3--	----	ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥
جِس کءُ رِدےَ وِگاسُ ہےَ بھاءُ دُوجا ناہی --	----	ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥
نانک تِسُ گُر مِلِ اُدھرےَ ہرِ گُنڑ گاواہی --4--8--14--52--	----	ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥
مہلا[1] 4 گئُڑی پُوربی -- | [1]محلا-	----	ਮਹਲਾ ੪ ਗਉੜੀ ਪੂਰਬੀ ॥

ہرِ دئِیالِ دئِیا پّربھِ کِینی
میرے منِ تنِ مُکھِ ہرِ بوٖلی --

ਹਰਿ ਦਇਆਲਿ ਦਇਆ ਪ੍ਰਭਿ ਕੀਨੀ
ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

گرُمُکھِ رنّگُ بھئِیا اتِ گوُڑا
ہرِ رنّگِ بھِینی میری چوٖلی --1--

ਗੁਰਮੁਖਿ ਰੰਗੁ ਭਇਆ ਅਤਿ ਗੂੜਾ
ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

اپُنے ہرِ پّربھ کی ہءُ گوٖلی --

ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥

جب ہم ہرِ سیتی منُ مانِیا
کرِ دِینو جگتُ سبھُ گوٖل اموٖلی

--1-- رہاءُ --

ਜਬ ਹਮ ਹਰਿ ਸੇਤੀ ਮਨੁ ਮਾਨਿਆ
ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥
ਰਹਾਉ ॥

کرہُ بِبیکُ سنّت جن بھائی
کھوجِ ہِردے دیکھِ ڈھنّڈھوٖلی --

ਕਰਹੁ ਬਿਬੇਕੁ ਸੰਤ ਜਨ ਭਾਈ
ਖੋਜਿ ਹਿਰਦੈ ਦੇਖਿ ਢੰਢੋਲੀ ॥

ہرِ ہرِ رُوپُ سبھ جوٖتِ سبائی
ہرِ نِکٹِ وسے ہرِ کوٖلی --1--

ਹਰਿ ਹਰਿ ਰੂਪੁ ਸਭ ਜੋਤਿ ਸਬਾਈ
ਹਰਿ ਨਿਕਟਿ ਵਸੈ ਹਰਿ ਕੋਲੀ ॥੧॥

ہرِ ہرِ نِکٹِ وسے سبھ جگ کے
اپرنّپر پُرکھُ اتوٖلی --

Page# [169]

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ
ਅਪਰੰਪਰ ਪੁਰਖੁ ਅਤੋਲੀ ॥

ہرِ ہرِ پّرگٹُ کِیئو گُرِ پُورے
سِرُ ویچِئو گُر پہِ موٖلی --3--

ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ
ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥

ہرِ جی انّترِ باہرِ تُم سرنّاگتِ
تُم وڈ پُرکھ وڈوٖلی --

ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ
ਤੁਮ ਵਡ ਪੁਰਖ ਵਡੋਲੀ ॥

جنُ نانکُ اندِنُ ہرِ گنٛ گاوے مِل ستِگر گُر ویچولی --53--15--1--4--	----	ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
گئُڑی پوُربی مہلا[1] 4 -- | [1]محلا	----	ਗਉੜੀ ਪੂਰਬੀ ਮਹਲਾ ੪ ॥
جگجیون اپرنٛپر سُیامی جگدِیسر پُرکھ بِدھاتے --	----	ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥
جِتُ مارگِ تُم پّریرہ سُیامی تِتُ مارگِ ہم جاتے --1--	----	ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥
رام میرا منُ ہرِ سیتی راتے --	----	ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥
ستسنٛگتِ مِل رام رسُ پائِیا ہرِ رامےَ نامِ سماتے --1-- رہاءُ --	----	ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥
ہرِ ہرِ نامُ ہرِ ہرِ جگِ اوکھدھُ ہرِ ہرِ نامُ ہرِ ساتے --	----	ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥
تِن کے پاپ دوکھ سبھِ بِنسے جو گُرمتِ رام رسُ کھاتے --2--	----	ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥
جِن کءُ لِکھتُ لِکھے دھُرِ مستکِ تے گُر سنٛتوکھ سرِ ناتے --	----	ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥
دُرمتِ مَیلُ گئی سبھ تِن کی جو رام نام رنٛگِ راتے --3--	----	ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥

رام تُم آپے آپِ پّربھُ ٹھاکُر
تُم جیوڑ اورُ ن داتے --

ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ
ਤੁਮ ਜੇਵਡ ਅਵਰੁ ਨ ਦਾਤੇ ॥

جنُ نانکُ نامُ لۓ تاں جیوے
ہرِ جپیۓَ ہرِ کِرپا تے
--54--16--2--4--

ਜਨੁ ਨਾਨਕੁ ਨਾਮੁ ਲਏ ਤਾਂ ਜੀਵੈ
ਹਰਿ ਜਪੀਐ ਹਰਿ ਕਿਰਪਾ ਤੇ
॥੪॥੨॥੧੬॥੫੪॥

گئُڑی پُوربی مہلا[1] 4 -- | محلا[1]

ਗਉੜੀ ਪੂਰਬੀ ਮਹਲਾ ੪ ॥

کرہُ کِرپا جگجیون داتے
میرا منُ ہرِ سیتی راچے --

ਕਰਹੁ ਕ੍ਰਿਪਾ ਜਗਜੀਵਨ ਦਾਤੇ
ਮੇਰਾ ਮਨੁ ਹਰਿ ਸੇਤੀ ਰਾਚੇ ॥

ستِگُرِ بچنُ دیِئو اتِ نِرملُ
جپ ہرِ ہرِ ہرِ منُ ماچے --1--

ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ
ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥

رام میرا منُ تنُ
بیدھِ لیِئو ہرِ ساچے --

ਰਾਮ ਮੇਰਾ ਮਨੁ ਤਨੁ
ਬੇਧਿ ਲੀਓ ਹਰਿ ਸਾਚੇ ॥

جِہ کال کےَ مُکھِ جگتُ سبھُ گّرسِیا
گُر ستِگُر کےَ بچنِ ہرِ ہم باچے
--1-- رہاءُ --

ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ
ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ
॥੧॥ ਰਹਾਉ ॥

جِن کءُ پّریِت ناہی ہرِ سیتی
تے ساکت مُوڑ نر کاچے --

ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ
ਤੇ ਸਾਕਤ ਮੂੜ ਨਰ ਕਾਚੇ ॥

تِن کءُ جنمُ مرنُّ اتِ بھاری
وِچ وِسٹا مر مرِ پاچے --2--

ਤਿਨ ਕਉ ਜਨਮੁ ਮਰਣੁ ਅਤਿ ਭਾਰੀ
ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥

تُم دئیال سرنِ پّرتپالک
موکءُ دِجےَ دانُ ہرِ ہم جاچے --

ਤੁਮ ਦਇਆਲ ਸਰਣਿ ਪ੍ਰਤਿਪਾਲਕ
ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥

ہرِ کے داس داس ہم کیجےَ
منُ نرتِ کرے کرِ ناچے --3--

ਹਰਿ ਕੇ ਦਾਸ ਦਾਸ ਹਮ ਕੀਜੈ
ਮਨੁ ਨਿਰਤਿ ਕਰੇ ਕਰਿ ਨਾਚੇ ॥੩॥

آپے ساہ وڈے پّربھ سُیامی
ہم ونجارے ہہِ تا چے --

ਆਪੇ ਸਾਹ ਵਡੇ ਪ੍ਰਭ ਸੁਆਮੀ
ਹਮ ਵਣਜਾਰੇ ਹਹਿ ਤਾ ਚੇ ॥

میرا منُ تنُ جیءُ راسِ سبھ تیری
جن نانک کے ساہ پّربھ ساچے
--4--3--17--55--

ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ
ਜਨ ਨਾਨਕ ਕੇ ਸਾਹ ਪ੍ਰਭ ਸਾਚੇ
॥੪॥੩॥੧੭॥੫੫॥

گئُڑی پُوربی مہلا[1] 4 -- | محلا[1]

ਗਉੜੀ ਪੂਰਬੀ ਮਹਲਾ ੪ ॥

تُم دئیال سرب دُکھ بھنّجن
اِک بنءُ سُنہُ دے کانے --

ਤੁਮ ਦਇਆਲ ਸਰਬ ਦੁਖ ਭੰਜਨ
ਇਕ ਬਿਨਉ ਸੁਨਹੁ ਦੇ ਕਾਨੇ ॥

جِس تے تُم ہرِ جانے سُیامی
سو ستِگُر میلِ میرا پّرانے --1--

ਜਿਸ ਤੇ ਤੁਮ ਹਰਿ ਜਾਨੇ ਸੁਆਮੀ
ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥

رام ہم ستِگُر پاربّرہم کرِ مانے --

ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥

ہم مُوڑ مُگدھ اسُدھ متِ ہوتے
گُر ستِگُر کےَ بچنِ ہرِ ہم جانے
--1-- رہاءُ --

ਹਮ ਮੂੜ ਮੁਗਧ ਅਸੁਧ ਮਤਿ ਹੋਤੇ
ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ
॥੧॥ ਰਹਾਉ ॥

جتنے رس ان رس ہم دیکھے سبھ تتنے پھیک پھیکانے --	----	ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
ہر کا نامُ انمّرت رسُ چاکھیا مِل ستِگر میٹھ رس گانے --2--	Page# [170]	ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥
جِن کءُ گُر ستگُر نہی بھیٹیا تے ساکت مُوڑ دِوانے --	----	ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥
تِن کے کرمہین دھُرِ پاۓ دیکھِ دِیپکُ موہِ پچانے --3--	----	ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥
جِن کءُ تُم دئیا کرِ میلہُ تے ہر ہرِ سیو لگانے --	----	ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥
جن نانکُ ہرِ ہرِ ہرِ جپ پرگٹے مت گُرمتِ نامِ سمانے --56--18--4--4--	----	ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥
گئُڑی پُوربی مہلا[1] 4 -- | [1] محلا-	----	ਗਉੜੀ ਪੂਰਬੀ ਮਹਲਾ ੪ ॥
میرے من سو پربھُ سدا نالِ ہے سُیامی کہُ کتھےَ ہرِ پہُ نسیۓ --	----	ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥
ہرِ آپے بکھسِ[1] لۓ پربھُ ساچا ہرِ آپ چھڈاۓ چھُٹیۓ --1-- | [1] بخشِ-	----	ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥

میرے من جپِ ہرِ ہرِ ہرِ منِ جپیٔے --	----	ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥
ستِگُر کی سرنائی بھجِ پٔءُ میرے منا گُر ستِگُر پِچھے چھُٹیٔے --1-- رہاءُ --	----	ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥
میرے من سیوہُ سوٗ پّربھ سّرب سُکھداتا جِتُ سیوِۓَ نِج گھرِ وسیٔے --	----	ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥
گُرمُکھِ جاءِ لہہُ گھرُ اپنا گھسِ چنّدنُ ہرِ جسُ گھسیٔے --2--	----	ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥
میرے من ہرِ ہرِ ہرِ ہرِ ہرِ جسُ اُوتمُ لےَ لاہا ہرِ منِ ہسیٔے --	----	ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥
ہرِ ہرِ آپِ دئِیا کرِ دیوے تا انّمرِتُ ہرِ رسُ چکھیٔے --3--	----	ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥
میرے من نام بِنا جو دوٗجےَ لاگے تے ساکت نر جمِ گھُٹیٔے --	----	ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥
تے ساکت چوٗر جِنا نامُ وِسارِیا من تِن کےَ نِکٹِ ن بھِٹیٔے --4--	----	ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥
میرے من سیوہُ الکھ نِرنّجن نرہرِ جِتُ سیوِۓَ لیکھا چھُٹیٔے --	----	ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥

جن نانک ہرِ پرّبھِ پُورے کیئے کھِنُ ماسا[1] تولُ ن گھٹیۓ --5--5--19--57-- | ماشا[1]	ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥
گئُڑی پُوربی مہلا[1] 4 -- | محلا[1]	ਗਉੜੀ ਪੂਰਬੀ ਮਹਲਾ ੪ ॥
ہمرے پرّان وسگتِ پرّبھ تُمرے میرا جیءُ پِنڈُ سبھ تیری --	ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥
دئِیا کرہُ ہرِ درسُ دِکھاوہُ میرےَ مِن تِن لوچ گھنیری --1--	ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥
رام میرےَ مِن تِن لوچ مِلنڑ ہرِ کیری --	ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥
گُر کرِپالِ کرِپا کِنّچت گُرِ کینی ہرِ مِلیا آءِ پرّبھُ میری --1-- رہاءُ --	ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥
جو ہمرے من چِتِ ہے سُیامی سا بِدھِ تُم ہرِ جانہُ میری --	ਜੋ ਹਮਰੇ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥
اندِنُ نامُ جپی سُکھُ پائی نِت جیوا آس ہرِ تیری --2--	ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥
گُرِ ستِگُرِ داتے پنّتھُ بتائِیا ہرِ مِلیا آءِ پرّبھُ میری --	ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥

اندِنُ انَدُ بھئِیا وڈبھاگی سبھ آس پُجی جن کیری --3--	----	ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥
جگنّناتھ جگدِیسُر کرتے سبھ وسگتِ ہےَ ہرِ کیری --	----	ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥
جن نانکؔ سرنٹاگتِ آۓ ہرِ راکھہُ پیَج جن کیری --58--20--6--4--	----	ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥
گئُڑی پُوربی مہلا[1] 4 -- | [1]محلا-	----	ਗਉੜੀ ਪੂਰਬੀ ਮਹਲਾ ੪ ॥
اِہُ منُویا کھِنُ ن ٹکےَ بہُ رنّگی دہ دہ دِس چلِ چلِ ہاڈھے --	----	ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥
گُرُ پُورا پائِیا وڈبھاگی ہرِ منّترُ دِییا منُ ٹھاڈھے --1--	Page# [171]	ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥
رام ہم ستِگُر لالے کانْڈھے --1-- رہاءُ --	----	ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥
ہمرےَ مستکِ داگُ دگانا ہم کرج[1] گُرُو بہُ ساڈھے -- | [1]قرض-	----	ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥
پرئُپکارُ پُنّنُ بہُ کِیا بھءُ دُترُ تارِ پراڈھے --2--	----	ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥

جِن کءُ پّرِیتِ رِدےَ ہرِ ناہی تِن کُورے گاڈھن گاڈھے --	----	ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥
جِءُ پانْٹی کا گدُ بِنسِ جات ہےَ تِءُ منمُکھ گربھِ گلاڈھے --3--	----	ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥
ہم جانِیا کچھُو ن جانہ آگےَ جِءُ ہرِ راکھےَ تِءُ ٹھاڈھے --	----	ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥
ہم بھُول چُوک گُر کِرپا دھارہُ جن نانک کُترے کاڈھے --59--21--7--4--	----	ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥
گئُڑی پُوربی مہلا[1] 4 -- | [1]محلا-	----	ਗਉੜੀ ਪੂਰਬੀ ਮਹਲਾ ੪ ॥
کامِ کرودھِ نگرُ بہُ بھرِیا مِلِ سادھُو کھنّڈل کھنّڈا ہے --	----	ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
پُوربِ لِکھت لِکھے گُرُ پائِیا منِ ہرِ لِو منّڈل منّڈا ہے --1--	----	ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
کرِ سادھُو انّجُلی پُنّنُ وڈا ہے --	----	ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥
کرِ ڈنّڈئُت پُنُ وڈا ہے --1-- رہاءُ --	----	ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ساکت ہرِ رس ساد ُ ن جاِنیا تِن انّترِ ہئُمےَ کنّڈا ہے --	ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
جِ ءُ جِ ءُ چلہِ چُبھےَ دُکھُ پاوہِ جمکالُ سہہِ سِرِ ڈنّڈا ہے --2--	ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ہرِ جن ہرِ ہرِ نامِ سمائےٗ دُکھُ جنم مرنٗ بھو کھنّڈا ہے --	ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
اِبناسی پُرکھُ پاِئیا پریسرُ بہُ سوبھ کھنّڈ برہمنّڈا ہے --3--	ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ہم گرِیب[1] مسِکین پّربھ تیرے ہرِ راکھُ راکھُ وڈ وڈا ہے -- | [1]غرِیب-	ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
جن نانکؔ نامُ ادھارُ ٹیک ہےَ ہرِ نامے ہی سُکھُ منّڈا ہے --4--8--22--60--	ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥
گئُڑی پُوربی مہلا[1] 4 -- | [1]محلا-	ਗਉੜੀ ਪੂਰਬੀ ਮਹਲਾ ੪ ॥
اِسُ گڑ مہِ ہرِ رام راءِ ہےَ کِچھُ سادُ ن پاوےَ دھِیٹھا --	ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥
ہرِ دِین دئِیالِ انُگرہُ کِیا ہرِ گرُ سبدی چکھِ ڈِیٹھا --1--	ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥੧॥
رام ہرِ کِیرتنُ گرُ لِو مِیٹھا --1-- رہاءُ --	ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥੧॥ ਰਹਾਉ ॥

ہرِ اگمُ اگوچرُ پاربّرہمُ ہَے مِل ستِگُر لاگِ بسِیٹھا --	----	ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥
جِن گُر بچن سُکھانے ہیئرَے تِن آگَے آنْ پرِیٹھا --2--	----	ਜਿਨ ਗੁਰ ਬਚਨ ਸੁਖਾਨੈ ਹੀਅਰੈ ਤਿਨ ਆਗੈ ਆਣਿ ਪਰੀਠਾ ॥੨॥
منمُکھ ہیئرا اتِ کٹھورُ ہَے تِن انّترِ کار کرِیٹھا --	----	ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥
بِسِیئر کءُ بہُ دُودھُ پِیائیۓ بِکھُ نِکسَے پھولِ پھُلیٹھا --3--	----	ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥੩॥
ہرِ پّربھ آنِ مِلاوہُ گُرُ سادھُو گھسِ گرُڑُ سبدُ مُکھِ لِیٹھا --	----	ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥
جن نانک گُر کے لالے گولے لگِ سنّگتِ کرُویا میٹھا --61--23--9--4--	----	ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥੪॥੯॥੨੩॥੬੧॥
گئُڑی پُوربی مہلا[1] 4 -- | محلا[1]	----	ਗਉੜੀ ਪੂਰਬੀ ਮਹਲਾ ੪ ॥
ہرِ ہرِ ارتھِ سریرُ ہم بیچِیا پُورے گُر کےَ آگے --	----	ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥
ستِگُر داتے نامُ دِڑائِیا مُکھِ مستکِ بھاگ سبھاگے --1--	----	ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥
رام گُرمت ہرِ لِو لاگے --1-- رہاءُ --	----	ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥

گھٹِ گھٹِ رمئِیا رمت رام راءِ
گُر سبدِ گرُو لِو لاگے ۔۔

Page#
[172]

ਘਟਿ ਘਟਿ ਰਮਈਆ ਰਮਤ ਰਾਮ ਰਾਇ
ਗੁਰ ਸਬਦਿ ਗੁਰੂ ਲਿਵ ਲਾਗੇ ॥

ہؤُ منُ تنُ دیوءُ کاٹِ گرُو کءُ
میرا بھرّمُ بھءُ گُر بچنی بھاگے ۔۔2۔۔

ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ
ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥

انّدھِیارےَ دِیپک آنِ جلائے
گُر گِیانِ گرُو لِو لاگے ۔۔

ਅੰਧਿਆਰੈ ਦੀਪਕ ਆਨਿ ਜਲਾਏ
ਗੁਰ ਗਿਆਨਿ ਗੁਰੂ ਲਿਵ ਲਾਗੇ ॥

اگِیانُ انّدھیرا بِنسِ بِناسِئو
گھرِ وستُ لہی من جاگے ۔۔3۔۔

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ
ਘਰਿ ਵਸਤੁ ਲਹੀ ਮਨ ਜਾਗੇ ॥੩॥

ساکت بدھِک مائِیادھاری
تِن جم جوہنِ لاگے ۔۔

ਸਾਕਤ ਬਧਿਕ ਮਾਇਆਧਾਰੀ
ਤਿਨ ਜਮ ਜੋਹਨਿ ਲਾਗੇ ॥

اُن ستِگُر آگےَ سِیسُ ن بیچِیا
اوءِ آوہِ جاہِ ابھاگے ۔۔4۔۔

ਉਨ ਸਤਿਗੁਰ ਆਗੈ ਸੀਸੁ ਨ ਬੇਚਿਆ
ਓਇ ਆਵਹਿ ਜਾਹਿ ਅਭਾਗੇ ॥੪॥

ہمرا بِنءُ سُنہُ پرّبھ ٹھاکر
ہم سرنِ پرّبھُو ہرِ ماگے ۔۔

ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ
ਹਮ ਸਰਣਿ ਪ੍ਰਭੂ ਹਰਿ ਮਾਗੇ ॥

جن نانک کی لج پاتِ گرُو ہےَ
سِرُ بیچِئو ستِگُر آگے
۔۔62۔۔24۔۔10۔۔5۔۔

ਜਨ ਨਾਨਕ ਕੀ ਲਜ ਪਾਤਿ ਗੁਰੂ ਹੈ
ਸਿਰੁ ਬੇਚਿਓ ਸਤਿਗੁਰ ਆਗੇ
॥੫॥੧੦॥੨੪॥੬੨॥

گئُڑی پُوربی مہلا[1] 4 ۔۔ | [1]محلا۔

ਗਉੜੀ ਪੂਰਬੀ ਮਹਲਾ ੪ ॥

ہم اہنّکاری اہنّکار اگیان متِ گُرِ ملِۓَ آپُ گوائِیا --	ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥
ہئُمےَ روگُ گئِیا سُکھُ پائِیا دھنُ دھنّنُ گُرُو ہرِ رائِیا --1--	ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥
رام گُر کےَ بچنِ ہرِ پائِیا --1-- رہاءُ --	ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥
میرےَ ہِیئرےَ پ٘رِیتِ رام راءِ کی گُرِ مارگُ پنّتھُ بتائِیا --	ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
میرا جیءُ پِنّڈُ سبھُ ستِگُر آگےَ جِنِ وِچھُڑِیا ہرِ گلِ لائِیا --2--	ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥
میرےَ انّترِ پ٘رِیتِ لگی دیکھن کءُ گُرِ ہِردےَ نالِ دِکھائِیا --	ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੈ ਨਾਲਿ ਦਿਖਾਇਆ ॥
سہج اننّدُ بھئِیا منِ مورےَ گُر آگےَ آپُ ویچائِیا --3--	ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥
ہم اپرادھ پاپ بہُ کینے کرِ دُسٹی چور چُرائِیا --	ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥
اب نانک سرنّاگتِ آۓ ہرِ راکھہُ لاج ہرِ بھائِیا --63--25--11--4--	ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥
گئُڑی پوُربی مہلا[1] 4 -- | [1]محلا-	ਗਉੜੀ ਪੂਰਬੀ ਮਹਲਾ ੪ ॥

گُرمتِ باجےَ سبدُ اناہدُ گُرمتِ منُویا گاوےَ --	----	ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
وڈبھاگی گُر درسنُ پائِیا دھنُ دھنّنُ گُرُو لِو لاوےَ --1--	----	ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥
گُرمُکھِ ہرِ لِو لاوےَ --1-- رہاءُ --	----	ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥
ہمرا ٹھاکرُ ستِگُرُ پُورا منُ گُر کی کار کماوےَ --	----	ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥
ہم ملِ ملِ دھووہ پاو گُرُو کے جو ہرِ ہرِ کتھا سُناوےَ --2--	----	ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥
ہِردےَ گُرمتِ رام رسائِڑُ جِہوا ہرِ گُنڑ گاوےَ --	----	ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥
من رسکِ رسکِ ہرِ رسِ آگھانے پھِرِ بہُرِ ن بھُوکھ لگاوےَ --3--	----	ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥
کوئی کرےَ اُپاو انیک بہتیرے بِنُ کِرپا نامُ ن پاوےَ --	----	ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥
جن نانک کءُ ہرِ کِرپا دھاری متِ گُرمتِ نامُ دِرڑاوےَ --64--26--12--4--	----	ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥
راگُ گئُڑی ماجھ مہلا[1] 4 --	----	ਰਾਗੁ ਗਉੜੀ ਮਾਝ ਮਹਲਾ ੪ ॥

[1] محلا

گُرمُکھِ جِنّدُو جپ نامُ کرنّما ـــ	-----	ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥
مت ماتا مت جیءُ نامُ مُکھِ راما ـــ	-----	ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥
سنّتوکھُ پِتا کرِ گُرُ پُرکھُ اجنما ـــ	-----	ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥
وڈبھاگی مِلُ راما ــ1ــ	Page# [173]	ਵਡਭਾਗੀ ਮਿਲੁ ਰਾਮਾ ॥੧॥
گُرُ جوگی پُرکھُ مِلیا رنّگُ مانْی جیءُ ـــ	-----	ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥
گُرُ ہرِ رنّگِ رتڑا سدا نِربانْی جیءُ ـــ	-----	ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥
وڈبھاگی مِلُ سُگھڑ سُجانْی جیءُ ـــ	-----	ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥
میرا منُ تنُ ہرِ رنّگِ بھِنّنا ــ2ــ	-----	ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥
آوہُ سنّتہُ مِلِ نامُ جپاہا ـــ	-----	ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥
وِچِ سنّگتِ نامُ سدا لےَ لاہا جیءُ ـــ	-----	ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥
کرِ سیوا سنّتا انّمرِتُ مُکھِ پاہا جیءُ ـــ	-----	ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥
مِلُ پُوربِ لِکھِئڑے دھُرِ کرما ــ3ــ	-----	ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
ساونِ ورسُ انّمرِتِ جگُ چھائِیا جیءُ ـــ	-----	ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥
منُ مورُ کُہُکِئڑا سبدُ مُکھِ پائِیا ـــ	-----	ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥
ہرِ انّمرِتُ وُٹھڑا مِلیا ہرِ رائِیا جیءُ ـــ	-----	ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥
جن نانک پریمِ رتنّنا --65--27--1--4--	-----	ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥

گئڑی ماجھ مہلا[1] 4 ـــ | [1]محلا-	----	ਗਉੜੀ ਮਾਝ ਮਹਲਾ ੪ ॥
آءُ سکھی گُݨ کامݨ کرِیہا جی ءُ ـــ	----	ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
مِل سنّت جنا رنّگُ ماݨِہ رلِیا جی ءُ ـــ	----	ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
گُر دِیپکُ گِیانُ سدا منِ بلِیا جی ءُ ـــ	----	ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
ہرِ تُٹھےَ ڈھُلِ ڈھُلِ مِلِیا جی ءُ ـــ1ـــ	----	ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
میرےَ منِ تنِ پرّیمُ لگا ہرِ ڈھولے جی ءُ ـــ	----	ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
مےَ میلے مِترّ ستِگُر ویچولے جی ءُ ـــ	----	ਮੈ ਮੇਲੇ ਮਿਤ੍ਰ ਸਤਿਗੁਰੁ ਵੇਚੋਲੇ ਜੀਉ ॥
منُ دیواں سنّتا میرا پرّبھُ میلے جی ءُ ـــ	----	ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
ہرِ وِٹڑِئہُ سدا گھولے جی ءُ ـــ2ـــ	----	ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
وسُ میرے پِیارِیا وسُ میرے گووِدا ہرِ کرِ کِرپا منِ وسُ جی ءُ ـــ	----	ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
منِ چِنّدِئڑا پھلُ پائِیا میرے گووِنّدا گُرُ پُورا ویکھِ وِگسُ جی ءُ ـــ	----	ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
ہرِ نامُ مِلِیا سوہاگݨی میرے گووِنّدا منِ اندِنُ اندُ رہسُ جی ءُ ـــ	----	ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
ہرِ پائِئڑا وڈبھا گیئی میرے گووِنّدا نِت لےَ لاہا منِ ہسُ جی ءُ ـــ3ـــ	----	ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥

ہرِ آپ اُپائے ہرِ آپے وکھے
ہرِ آپے کارے لائیا جیءُ --

ਹਰਿ ਆਪਿ ਉਪਾਏ ਹਰਿ ਆਪੇ ਵੇਖੈ
ਹਰਿ ਆਪੇ ਕਾਰੈ ਲਾਇਆ ਜੀਉ ॥

اِکِ کھاوہِ بکھس[1] توٹِ ن آوے
اِکنا پھکا[2] پائیا جیءُ -- | [1]بخش۔ [2]فقا۔

ਇਕਿ ਖਾਵਹਿ ਬਖਸ ਤੋਟਿ ਨ ਆਵੈ
ਇਕਨਾ ਫਕਾ ਪਾਇਆ ਜੀਉ ॥

اِکِ راجے تکھتِ[1] بہہِ نِت سُکھیۓ
اِکنا بھِکھ منگائیا جیءُ -- | [1]تخت۔

ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ
ਇਕਨਾ ਭਿਖ ਮੰਗਾਇਆ ਜੀਉ ॥

سبھُ اِکو سبدُ ورتدا میرے گووِدا
جن نانکُ نامُ دھِیائیا جیءُ
--66--28--2--4--

ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ
ਜਨ ਨਾਨਕ ਨਾਮੁ ਧਿਆਇਆ ਜੀਉ
॥੪॥੨॥੨੮॥੬੬॥

گئُڑی ماجھ مہلا[1] 4 -- | [1]محلا۔

ਗਉੜੀ ਮਾਝ ਮਹਲਾ ੪ ॥

من ماہی من ماہی میرے گووِنّدا
ہرِ رنگِ رتا من ماہی جیءُ --

ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ
ਹਰਿ ਰੰਗਿ ਰਤਾ ਮਨ ਮਾਹੀ ਜੀਉ ॥

ہرِ رنگُ نالِ ن لکھیۓ میرے گووِدا
گُرُ پُورا الکھُ لکھاہی جیءُ --

ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ
ਗੁਰੁ ਪੂਰਾ ਅਲਖੁ ਲਖਾਹੀ ਜੀਉ ॥

ہرِ ہرِ نامُ پرگاسِیا میرے گووِنّدا
سبھ دالد دُکھ لہِ جاہی جیءُ --

ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ
ਸਭ ਦਾਲਦ ਦੁਖ ਲਹਿ ਜਾਹੀ ਜੀਉ ॥

ہرِ پدُ اُوتمُ پائیا میرے گووِنّدا
وڈبھاگی نامِ سماہی جیءُ --1--

ਹਰਿ ਪਦੁ ਉਤਮੁ ਪਾਇਆ ਮੇਰੇ ਗੋਵਿੰਦਾ
ਵਡਭਾਗੀ ਨਾਮਿ ਸਮਾਹੀ ਜੀਉ ॥੧॥

نَینْٹی میرے پیارِیا نَینْٹی میرے گوِدا
کِنےَ ہرِ پرّبھُ ڈِٹھڑا نَینْٹی جی ءُ ــ

ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ
ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥

میرا منُ تنُ بہُتُ بَیراگِیا میرے گوِنّدا
ہرِ باجھہُ دھن کُملَینْٹی جی ءُ ــ

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ
ਹਰਿ ਬਾਝਹੁ ਧਨ ਕੁਮਲੈਣੀ ਜੀਉ ॥

سنّت جنا مِل پائِیا میرے گوِدِا
میرا ہرِ پرّبھُ سجنْٹُ سَینْٹی جی ءُ ــ

Page# [174]

ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ
ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥

ہرِ آءِ مِلِیا جگجیوںُ میرے گوِنّدا
مےَ سُکھِ وِہانْی رَینْٹی جی ءُ ــ2ــ

ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ
ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥

مےَ میلہُ سنّت میرا ہرِ پرّبھُ سجنْٹُ
مےَ منِ تنِ بھُکھ لگائِیا جی ءُ ــ

ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ
ਮੈ ਮਨਿ ਤਨਿ ਭੁਖ ਲਗਾਈਆ ਜੀਉ ॥

ہءُ رہِ ن سکءُ بِنُ دیکھے میرے پرّیتم
مےَ انّترِ بِرہُ ہرِ لائِیا جی ءُ ــ

ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ
ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥

ہرِ رائِیا میرا سجنْٹُ پیارا
گُرُ میلے میرا منُ جیوائِیا جی ءُ ــ

ਹਰਿ ਰਾਇਆ ਮੇਰਾ ਸਜਣੁ ਪਿਆਰਾ
ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥

میرےَ منِ تنِ آسا پُورِیا میرے گوِنّدا
ہرِ مِلِیا منِ وادھائِیا جی ءُ ــ3ــ

ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ
ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

واری میرے گوِنّدا واری میرے پیارِیا
ہءُ تُدھ وِٹڑِءہُ سد واری جی ءُ ــ

ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ
ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥

میرےَ من تِن پّریمُ پرنّمُ کا میرے گووِدا ہرِ پُونّجی راکھُ ہماری جی ءُ --	----	ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥
ستِگُرُ وِسٹُ میلِ میرے گووِنّدا ہرِ میلے کرِ رَیباری جی ءُ --	----	ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥
ہرِ نامُ دئِیا کرِ پائِیا میرے گووِنّدا جن نانکُ سرنِْ تُماری جی ءُ --67--29--3--4--	----	ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥
گئُڑی ماجھ مہلا[1] 4 -- | محلا[1]	----	ਗਉੜੀ ਮਾਝ ਮਹਲਾ ੪ ॥
چوجی میرے گووِنّدا چوجی میرے پِیارِیا ہرِ پّربھُ میرا چوجی جی ءُ --	----	ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥
ہرِ آپے کانّہُ اُپائِدا میرے گووِدا ہرِ آپے گوپی کھوجی جی ءُ --	----	ਹਰਿ ਆਪੇ ਕਾਨ੍ਹ੍ਹ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥
ہرِ آپے سبھ گھٹ بھوگدا میرے گووِنّدا آپے رسِییا بھوگی جی ءُ --	----	ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥
ہرِ سُجانْ ن بھُلئی میرے گووِنّدا آپے ستِگُرُ جوگی جی ءُ --1--	----	ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥
آپے جگتُ اُپائِدا میرے گووِدا ہرِ آپِ کھیلےَ بہُ رنّگی جی ءُ --	----	ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥

اِکنا بھوگ بھوگائِدا میرے گوِنّدا
اِکِ نگن پھِرہِ ننّگ ننّگی جی ءُ ــ

ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ
ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥

آپے جگتُ اُپائِدا میرے گوِدا
ہرِ دانُ دیوے سبھ منّگی جی ءُ ــ

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ
ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥

بھگتا نامُ آدھارُ ہےَ میرے گوِنّدا
ہرِ کتھا منّگہِ ہرِ چنّگی جی ءُ ــ2ــ

ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ
ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

ہرِ آپے بھگتِ کرائِدا میرے گوِنّدا
ہرِ بھگتا لوچ منِ پُوری جی ءُ ــ

ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ
ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥

آپے جلِ تھلِ ورتدا میرے گوِدا
روِ رہِیا نہی دُوری جی ءُ ــ

ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ
ਰਵਿ ਰਹਿਆ ਨਹੀ ਦੂਰੀ ਜੀਉ ॥

ہرِ انّترِ باہرِ آپِ ہےَ میرے گوِدا
ہرِ آپِ رہِیا بھرپُوری جی ءُ ــ

ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ
ਹਰਿ ਆਪਿ ਰਹਿਆ ਭਰਪੂਰੀ ਜੀਉ ॥

ہرِ آتم رامُ پسارِیا میرے گوِنّدا
ہرِ وکھےَ آپِ ہدُوری[1] جی ءُ ــ3ــ |

ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ
ਹਰਿ ਵੇਖੈ ਆਪਿ ਹਦੂਰੀ ਜੀਉ ॥੩॥

[1]حدُوری۔

ہرِ انّترِ واجا پئُڑُ ہےَ میرے گوِنّدا
ہرِ آپِ وجاۓ تِ ءُ واجےَ جی ءُ ــ

ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ
ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥

ہرِ انّترِ نامُ نِدھانُ ہےَ میرے گوِنّدا
گُر سبدی ہرِ پرّبھُ گاجےَ جی ءُ ــ

ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ
ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥

آپے سرنِ پوائِدا میرے گووِنّدا ہرِ بھگت جنا راکھُ لاجے جی ء --	----	ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
وڈبھاگی مِلُ سنّگتی میرے گووِنّدا جن نانک نام سِدھِ کاجے جی ء --68--30--4--4--	Page# [175]	ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥
گئُڑی ماجھ مہلا[1] 4 -- | محلا[1]-	----	ਗਉੜੀ ਮਾਝ ਮਹਲਾ ੪ ॥
مے ہرِ نامے ہرِ بِرہُ لگائی جی ء --	----	ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥
میرا ہرِ پرّبھ مِتُ ملے سُکھُ پائی جی ء --	----	ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥
ہرِ پرّبھ دیکھِ جیوا میری مائی جی ء --	----	ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥
میرا نامُ سکھا ہرِ بھائی جی ء --1--	----	ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥
گُن گاوہُ سنّت جی ء میرے ہرِ پرّبھ کیرے جی ء --	----	ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥
جپِ گُرمُکھِ نامُ جی ء بھاگ وڈیرے جی ء --	----	ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥
ہرِ ہرِ نامُ جی ء پرّان ہرِ میرے جی ء --	----	ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥
پھِرِ بہُڑِ ن بھوجل پھیرے جی ء --2--	----	ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥

کِءُ ہرِ پّربھ ویکھا میرے مَنِ تنِ چاءُ جیءُ --	----	ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥
ہرِ میلہُ سنّت جیءُ منِ لگا بھاءُ جیءُ --	----	ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥
گُر سبدی پائیئَ ہرِ پّرِیتم راءُ جیءُ --	----	ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥
وڈبھاگی جپِ ناءُ جیءُ --3--	----	ਵਡਭਾਗੀ ਜਪਿ ਨਾਉ ਜੀਉ ॥੩॥
میرے منِ تنِ وڈّڑی گوِنّد پّربھ آسا جیءُ --	----	ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥
ہرِ میلہُ سنّت جیءُ گوِد پّربھ پاسا جیءُ --	----	ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥
ستِگُر متِ نامُ سدا پرگاسا جیءُ --	----	ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥
جن نانکُ پُورِئڑی منِ آسا جیءُ --4--5--31--69--	----	ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥
گئُڑی ماجھ مہلا[1] 4 -- | [1]محلا-	----	ਗਉੜੀ ਮਾਝ ਮਹਲਾ ੪ ॥
میرا بِرہی نامُ ملےَ تا جِیوا جیءُ --	----	ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥
من اندّرِ انمّرِتُ گُرمتِ ہرِ لِیوا جیءُ --	----	ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥
منُ ہرِ رنّگِ رتڑا ہرِ رسُ سداپِیوا جیءُ --	----	ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥

	ہرِ پائِئڑا مَنِ جِیوا جی ءُ --1--	ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥
	میرےَ مَنِ تَنِ پّریمُ لگا ہرِ بانُڑ جی ءُ --	ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥
	میرا پّرِیتمُ مِترُ ہرِ پُرکھُ سُجانُڑ جی ءُ --	ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥
	گُرُ میلے سنّت ہرِ سُگھڑُ سُجانُڑ جی ءُ --	ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥
[1]قُربانُڑ-	ہءُ نام وِٹہُ کُربانُڑ[1] جی ءُ --2--	ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥
	ہءُ ہرِ ہرِ سجنُڑ ہرِ مِیتُ دسائی جی ءُ --	ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥
	ہرِ دسہُ سنّتہُ جی ہرِ کھوجُ پوائی جی ءُ --	ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥
	سِتگُرُ تُٹھڑا دسے ہرِ پائی جی ءُ --	ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥
	ہرِ نامے نامِ سمائی جی ءُ --3--	ਹਰਿ ਨਾਮੇ ਨਾਮਿ ਸਮਾਈ ਜੀਉ ॥੩॥
	مےَ ویدن پّریم ہرِ بِرہُ لگائی جی ءُ --	ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥
	گُر سردھا پُورِ انّمرِتُ مُکھِ پائی جی ءُ --	ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥
	ہرِ ہوہُ دئِیالُ ہرِ نامُ دھِیائی جی ءُ --	ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥
	جن نانک ہرِ رسُ پائی جی ءُ --70--32--18--20--6--4--	ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥
[1]محلا-	مہلا[1] 5 راگُ گئُڑی گیاریری چئُپدے	ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ

ੴ ستگُر پرّسادِ --	----	ੴ ਸਤਿਗੁਰ ਪ੍ਰਸਾਦਿ ॥
کِن بِدھِ کُسلُ ہوت میرے بھائی --	----	ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥
کِءُ پائیئے ہرِ رام سہائی --1-- رہاءُ --	----	ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥
کُسلُ ن گرِہِ میری سبھ مائِیا --	----	ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥
اُوچے منّدر سُنّدر چھائِیا --	----	ਊਚੇ ਮੰਦਰ ਸੁੰਦਰ ਛਾਇਆ ॥
جھُوٹھے لالچِ جنمُ گوائِیا --1--	----	ਝੂਠੇ ਲਾਲਚਿ ਜਨਮੁ ਗਵਾਇਆ ॥੧॥
ہستی گھوڑے دیکھِ وِگاسا --	Page# [176]	ਹਸਤੀ ਘੋੜੇ ਦੇਖਿ ਵਿਗਾਸਾ ॥
لسکر[1] جوڑے نیب کھواسا[2] -- | [1]لشکر۔ [2]خواسا۔	----	ਲਸਕਰ ਜੋੜੇ ਨੇਬ ਖਵਾਸਾ ॥
گلِ جیوڑی ہئُمے کے پھاسا --2--	----	ਗਲਿ ਜੇਵੜੀ ਹਉਮੈ ਕੇ ਫਾਸਾ ॥੨॥
راجُ کماوے دہ دِس ساری --	----	ਰਾਜੁ ਕਮਾਵੈ ਦਹ ਦਿਸ ਸਾਰੀ ॥
مانڑے رنّگ بھوگ بہُ ناری --	----	ਮਾਣੈ ਰੰਗ ਭੋਗ ਬਹੁ ਨਾਰੀ ॥
جِءُ نرپتِ سُپنڑے بھیکھاری --3--	----	ਜਿਉ ਨਰਪਤਿ ਸੁਪਨੈ ਭੇਖਾਰੀ ॥੩॥
ایکُ کُسلُ مو کءُ ستِگُرو بتائِیا --	----	ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥
ہرِ جو کِچھُ کرے سُ ہرِ کِیا بھگتا بھائِیا --	----	ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥
جن نانک ہئُمے مارِ سمائِیا --4--	----	ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥
اِن بِدھِ کُسل ہوت میرے بھائی --	----	ਇਨ ਬਿਧਿ ਕੁਸਲ ਹੋਤ ਮੇਰੇ ਭਾਈ ॥

اِءُ پائیئےَ ہرِ رام سہائی --1-- رہاءُ دُوجا -- ---- ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥

گئُڑی گیاریری مہلا[1] 5 -- [1]محلا- ---- ਗਉੜੀ ਗੁਆਰੇਰੀ ਮਹਲਾ ੫ ॥

کِءُ بھرمیئےَ بھّرمُ کِس کا ہوئی -- ---- ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥

جا جلِ تھلِ مہِیئلِ رویا سوئی -- ---- ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥

گُرمُکھِ اُبرے منمُکھ پتِ کھوئی --1-- ---- ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥

جِسُ راکھےَ آپ رامُ دئِیارا -- ---- ਜਿਸੁ ਰਾਖੈ ਆਪਿ ਰਾਮੁ ਦਇਆਰਾ ॥

تِسُ نہی دُوجا کو پہچُنہارا --1-- رہاءُ -- ---- ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥

سبھ مہِ ورتےَ ایکُ اننّتا -- ---- ਸਭ ਮਹਿ ਵਰਤੈ ਏਕੁ ਅਨੰਤਾ ॥

تا تُونّ سُکھِ سوءُ ہوءِ اچِنّتا -- ---- ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥

اوہُ سبھُ کِچھُ جانےَ جو ورتنّتا --2-- ---- ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥

منمُکھ مُۓ جِن دُوجی پِیاسا -- ---- ਮਨਮੁਖ ਮੁਏ ਜਿਨ ਦੂਜੀ ਪਿਆਸਾ ॥

بہُ جونی بھوہِ دھُرِ کِرتِ لِکھِیاسا -- ---- ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥

جَیسا بیجہِ تَیسا کھاسا --3-- ---- ਜੈਸਾ ਬੀਜਹਿ ਤੈਸਾ ਖਾਸਾ ॥੩॥

دیکھِ درسُ منِ بھئِیا وِگاسا -- ---- ਦੇਖਿ ਦਰਸੁ ਮਨਿ ਭਇਆ ਵਿਗਾਸਾ ॥

سبھُ ندری آئِیا بّرہمُ پرگاسا -- ---- ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥

جن نانک کی ہرِ پُورن آسا --4--2--71-- ---- ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥

گئُڑی گیاریری مہلا[1] 5 -- [1]محلا- ---- ਗਉੜੀ ਗੁਆਰੇਰੀ ਮਹਲਾ ੫ ॥

کئی جنم بھئے کیٹ پتنگا --	----	ਕਈ ਜਨਮ ਭਏ ਕੀਟ ਪਤੰਗਾ ॥
کئی جنم گج مِین کُرنگا --	----	ਕਈ ਜਨਮ ਗਜ ਮੀਨ ਕੁਰੰਗਾ ॥
کئی جنم پنکھی سرپ ہوئِئو --	----	ਕਈ ਜਨਮ ਪੰਖੀ ਸਰਪ ਹੋਇਓ ॥
کئی جنم ہَیور بِرکھ جوئِئو --1--	----	ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥
مِلُ جگدِیس مِلن کی برِییا --	----	ਮਿਲੁ ਜਗਦੀਸ ਮਿਲਨ ਕੀ ਬਰੀਆ ॥
چِرنّکال اِہ دیہ سنّجرِییا --1-- رہاءُ --	----	ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
کئی جنم سَیل گِرِ کرِیا --	----	ਕਈ ਜਨਮ ਸੈਲ ਗਿਰਿ ਕਰਿਆ ॥
کئی جنم گربھ ہِرِ کھرِیا --	----	ਕਈ ਜਨਮ ਗਰਭ ਹਿਰਿ ਖਰਿਆ ॥
کئی جنم ساکھ کرِ اُپائِیا --	----	ਕਈ ਜਨਮ ਸਾਖ ਕਰਿ ਉਪਾਇਆ ॥
لکھ چئُراسِیہ جونِ بھّرمائِیا --2--	----	ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥
سادھسنّگِ بھئِئو جنمُ پراپتِ --	----	ਸਾਧਸੰਗਿ ਭਇਓ ਜਨਮੁ ਪਰਾਪਤਿ ॥
کرِ سیوا بھجُ ہرِ ہرِ گُرمتِ --	----	ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
تیاگِ مانُ جھُوٹھُ ابھِمانُ --	----	ਤਿਆਗਿ ਮਾਨੁ ਝੂਠੁ ਅਭਿਮਾਨੁ ॥
جِیوت مرہِ درگہ پروانُ --3--	----	ਜੀਵਤ ਮਰਹਿ ਦਰਗਹ ਪਰਵਾਨੁ ॥੩॥
جو کِچھُ ہویا سُ تُجھ تے ہوگُ --	----	ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
اورُ ن دُوجا کرنڑےَ جوگُ --	----	ਅਵਰੁ ਨ ਦੂਜਾ ਕਰਣੈ ਜੋਗੁ ॥
تا ملیئے جا لَیہِ مِلاءِ --	----	ਤਾ ਮਿਲੀਐ ਜਾ ਲੈਹਿ ਮਿਲਾਇ ॥
کہُ نانک ہرِ ہرِ گُنڑ گاءِ --4--3--72--	----	ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥
گئُڑی گیاریری مہلا[1] 5 -- | محلا[1]-	----	ਗਉੜੀ ਗੁਆਰੇਰੀ ਮਹਲਾ ੫ ॥

ਕਰਮ ਭੂਮਿ ਮਹਿ ਬੋਅਹੁ ਨਾਮੁ ॥	----	کرم بھُومِ مہِ بوئہُ نامُ --
ਪੂਰਨ ਹੋਇ ਤੁਮਾਰਾ ਕਾਮੁ ॥	----	پُورن ہوءِ تُمارا کامُ --
ਫਲ ਪਾਵਹਿ ਮਿਟੈ ਜਮ ਤ੍ਰਾਸ ॥	----	پھل پاوہِ مٹےَ جم ترّاس --
ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥	----	نِت گاوہِ ہرِ ہرِ گُݨ جاس --1--
ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥	----	ہرِ ہرِ نامُ انّترِ اُرِ دھارِ --
ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥	----	سِیگھر کارجُ لیہُ سوارِ --1-- رہاءُ --
ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥	----	اپنے پرّبھ سِءُ ہوہُ ساودھانُ --
ਤਾ ਤੂੰ ਦਰਗਹ ਪਾਵਹਿ ਮਾਨੁ ॥	----	تا تُونّ درگہ پاوہِ مانُ --
ਉਕਤਿ ਸਿਆਣਪ ਸਗਲੀ ਤਿਆਗੁ ॥	Page# [177]	اُکتِ سِیاݨپ سگلی تِیاگُ --
ਸੰਤ ਜਨਾ ਕੀ ਚਰਣੀ ਲਾਗੁ ॥੨॥	----	سنّت جنا کی چرݨی لاگُ --2--
ਸਰਬ ਜੀਅ ਹਹਿ ਜਾ ਕੈ ਹਾਥਿ ॥	----	سرب جیء ہہِ جا کےَ ہاتھِ --
ਕਦੇ ਨ ਵਿਛੁੜੈ ਸਭ ਕੈ ਸਾਥਿ ॥	----	کدے ن وِچھُڑےَ سبھ کےَ ساتھِ --
ਉਪਾਵ ਛੋਡਿ ਗਹੁ ਤਿਸ ਕੀ ਓਟ ॥	----	اُپاو چھوڈِ گہُ تِس کی اوٹ --
ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥	----	نِمکھ ماہِ ہووےَ تیری چھوٹِ --3--
ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥	----	سدا نِکٹِ کرِ تِس نو جاݨُ --
ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥	----	پرّبھ کی آگیا ستِ کرِ مانُ --
ਗੁਰ ਕੈ ਬਚਨਿ ਮਿਟਾਵਹੁ ਆਪੁ ॥	----	گُر کےَ بچنِ مِٹاوہُ آپُ --
ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥	----	ہرِ ہرِ نامُ نانک جپِ جاپُ --73--4--4--

گئُڑی گیاریری مہلا[1] 5 ۔۔ | [1]محلا۔ ---- ਗਉੜੀ ਗੁਆਰੇਰੀ ਮਹਲਾ ੫ ॥

گُر کا بچنُ سدا اِبناسی ۔۔ ---- ਗੁਰ ਕਾ ਬਚਨੁ ਸਦਾ ਅਬਿਨਾਸੀ ॥

گُر کےَ بچنِ کٹی جم پھاسی ۔۔ ---- ਗੁਰ ਕੈ ਬਚਨਿ ਕਟੀ ਜਮ ਫਾਸੀ ॥

گُر کا بچنُ جیء کےَ سنّگِ ۔۔ ---- ਗੁਰ ਕਾ ਬਚਨੁ ਜੀਅ ਕੈ ਸੰਗਿ ॥

گُر کےَ بچنِ رچےَ رام کےَ رنّگِ ۔۔1۔۔ ---- ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥

جو گُرِ دِییا سُ من کےَ کامِ ۔۔ ---- ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥

سنّت کا کِیا ستِ کرِ مانِ ۔۔1۔۔ رہاءُ ۔۔ ---- ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥

گُر کا بچنُ اٹل اچھید ۔۔ ---- ਗੁਰ ਕਾ ਬਚਨੁ ਅਟਲ ਅਛੇਦ ॥

گُر کےَ بچنِ کٹے بھ٘رم بھید ۔۔ ---- ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥

گُر کا بچنُ کتہُ ن جاءِ ۔۔ ---- ਗੁਰ ਕਾ ਬਚਨੁ ਕਤਹੁ ਨ ਜਾਇ ॥

گُر کےَ بچنِ ہرِ کے گُنْ گاءِ ۔۔2۔۔ ---- ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥

گُر کا بچنُ جیء کےَ ساتھ ۔۔ ---- ਗੁਰ ਕਾ ਬਚਨੁ ਜੀਅ ਕੈ ਸਾਥ ॥

گُر کا بچنُ اناتھ کو ناتھ ۔۔ ---- ਗੁਰ ਕਾ ਬਚਨੁ ਅਨਾਥ ਕੋ ਨਾਥ ॥

گُر کےَ بچنِ نرکِ ن پوےَ ۔۔ ---- ਗੁਰ ਕੈ ਬਚਨਿ ਨਰਕਿ ਨ ਪਵੈ ॥

گُر کےَ بچنِ رسنا انّم٘رِتُ روےَ ۔۔3۔۔ ---- ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥

گُر کا بچنُ پرگٹُ سنّسارِ ۔۔ ---- ਗੁਰ ਕਾ ਬਚਨੁ ਪਰਗਟੁ ਸੰਸਾਰਿ ॥

گُر کےَ بچنِ ن آوےَ ہارِ ۔۔ ---- ਗੁਰ ਕੈ ਬਚਨਿ ਨ ਆਵੈ ਹਾਰਿ ॥

جِسُ جن ہوئے آپِ ک٘رِپال ۔۔ ---- ਜਿਸੁ ਜਨ ਹੋਏ ਆਪਿ ਕ੍ਰਿਪਾਲ ॥

نانک ستگر سدا دئیال --4--5--74--	----	ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥
گئُڑی گیاریری مہلا[1] 5 -- | محلا[1]-	----	ਗਉੜੀ ਗੁਆਰੇਰੀ ਮਹਲਾ ੫ ॥
جِن کیتا ماٹی تے رتنُ --	----	ਜਿਨਿ ਕੀਤਾ ਮਾਟੀ ਤੇ ਰਤਨੁ ॥
گربھ مہِ راکھِیا جِن کرِ جتنُ --	----	ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥
جِن دِینی سوبھا وڈِیائی --	----	ਜਿਨਿ ਦੀਨੀ ਸੋਭਾ ਵਡਿਆਈ ॥
تِسُ پربھ کءُ آٹھ پہر دھِیائی --1--	----	ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥
رمئیِیا رینُ سادھُ جن پاوءُ --	----	ਰਮਈਆ ਰੇਨੁ ਸਾਧੁ ਜਨ ਪਾਵਉ ॥
گر مِلِ اپُنا کھسمُ[1] دھِیاوءُ --1-- رہاءُ -- | خصمُ[1]-	----	ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥
جِن کیتا مُوڑ تے بکتا --	----	ਜਿਨਿ ਕੀਤਾ ਮੂੜ ਤੇ ਬਕਤਾ ॥
جِن کیتا بیسُرت تے سُرتا --	----	ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥
جِسُ پرسادِ نوے نِدھِ پائی --	----	ਜਿਸੁ ਪਰਸਾਦਿ ਨਵੈ ਨਿਧਿ ਪਾਈ ॥
سو پربھُ من تے بِسرت ناہی --2--	----	ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥
جِن دِییا نِتھاوے کءُ تھانُ --	----	ਜਿਨਿ ਦੀਆ ਨਿਥਾਵੇ ਕਉ ਥਾਨੁ ॥
جِن دِییا نِمانے کءُ مانُ --	----	ਜਿਨਿ ਦੀਆ ਨਿਮਾਨੇ ਕਉ ਮਾਨੁ ॥
جِن کینی سبھ پُورن آسا --	----	ਜਿਨਿ ਕੀਨੀ ਸਭ ਪੂਰਨ ਆਸਾ ॥
سِمرءُ دِنُ رَین ساس گِراسا --3--	----	ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥
جِسُ پرسادِ مائِیا سِلک کاٹی --	----	ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥
گر پرسادِ انمرِتُ بِکھُ کھاٹی --	----	ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥

کہٖ نانک اِس تے کِچھ ناہی --	----	ਕਹੁ ਨਾਨਕ ਇਸ ਤੇ ਕਿਛੁ ਨਾਹੀ ॥
راکھنہارے کءُ سالاہی[1] --4--6--75-- | سالاحی[1]-	----	ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥
گئُڑی گیاریری مہلا[1] 5 -- | محلا[1]-	----	ਗਉੜੀ ਗੁਆਰੇਰੀ ਮਹਲਾ ੫ ॥
تِس کی سرنِ ناہی بھءُ سوگُ --	----	ਤਿਸ ਕੀ ਸਰਣਿ ਨਾਹੀ ਭਉ ਸੋਗੁ ॥
اُس تے باہرِ کچھُو ن ہوگُ --	----	ਉਸ ਤੇ ਬਾਹਰਿ ਕਛੂ ਨ ਹੋਗੁ ॥
تجی سِیانپ بل بُدھِ بِکار --	----	ਤਜੀ ਸਿਆਣਪ ਬਲ ਬੁਧਿ ਬਿਕਾਰ ॥
داس اپنے کی راکھنہار --1--	----	ਦਾਸ ਅਪਨੇ ਕੀ ਰਾਖਨਹਾਰ ॥੧॥
جپ من میرے رام رام رنگِ --	----	ਜਪਿ ਮਨ ਮੇਰੇ ਰਾਮ ਰਾਮ ਰੰਗਿ ॥
گھرِ باہرِ تیرےَ سد سنگِ --1-- رہاءُ --	----	ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥
تِس کی ٹیک منےَ مہِ راکھُ --	----	ਤਿਸ ਕੀ ਟੇਕ ਮਨੈ ਮਹਿ ਰਾਖੁ ॥
گُر کا سبدُ انّمرِت رسُ چاکھُ --	Page# [178]	ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
اورِ جتن کہہُ کئُن کاج --	----	ਅਵਰਿ ਜਤਨ ਕਹਹੁ ਕਉਨ ਕਾਜ ॥
کرِ کرِپا راکھےَ آپِ لاج --2--	----	ਕਰਿ ਕਿਰਪਾ ਰਾਖੈ ਆਪਿ ਲਾਜ ॥੨॥
کِیا مانُکھ کہہُ کِیا جورُ[1] -- | زورُ[1]-	----	ਕਿਆ ਮਾਨੁਖ ਕਹਹੁ ਕਿਆ ਜੋਰੁ ॥
جھُوٹھا مائِیا کا سبھُ سورُ --	----	ਝੂਠਾ ਮਾਇਆ ਕਾ ਸਭੁ ਸੋਰੁ ॥
کرنٖ کراونہار سُیامی --	----	ਕਰਣ ਕਰਾਵਨਹਾਰ ਸੁਆਮੀ ॥
سگل گھٹا کے انّترجامی --3--	----	ਸਗਲ ਘਟਾ ਕੇ ਅੰਤਰਜਾਮੀ ॥੩॥
سرب سُکھا سُکھُ ساچا ایہُ --	----	ਸਰਬ ਸੁਖਾ ਸੁਖੁ ਸਾਚਾ ਏਹੁ ॥

ਗੁਰ ਉਪਦੇਸੁ ਮਨੈ ਮਹਿ ਲੇਹੁ ॥	----	گُر اُپدیسُ منۓ مہِ لیہُ ـــ
ਜਾ ਕਉ ਰਾਮ ਨਾਮ ਲਿਵ ਲਾਗੀ ॥	----	جا کءُ رام نام لِو لاگی ـــ
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥	----	کہُ نانک سو دھنّنُ وڈبھاگی ـــ4ـــ7ـــ76ـــ
ਗਉੜੀ ਗੁਆਰੇਰੀ ਮਹਲਾ ੫ ॥	----	گئُڑی گُیاریری مہلا[1] 5 ـــ | [1]محلا۔
ਸੁਣਿ ਹਰਿ ਕਥਾ ਉਤਾਰੀ ਮੈਲੁ ॥	----	سُنّ ہرِ کتھا اُتاری مَیلُ ـــ
ਮਹਾ ਪੁਨੀਤ ਭਏ ਸੁਖ ਸੈਲੁ ॥	----	مہا پُنِیت بھۓ سُکھ سَیلُ ـــ
ਵਡੈ ਭਾਗਿ ਪਾਇਆ ਸਾਧਸੰਗੁ ॥	----	وڈۓ بھاگِ پائِیا سادھسنّگُ ـــ
ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥	----	پاربّرہم سِءُ لاگو رنّگُ ـــ1ـــ
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥	----	ہرِ ہرِ نامُ جپت جنُ تارِئو ـــ
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥	----	اگنِ ساگرُ گُرِ پارِ اُتارِئو ـــ1ـــ رہاءُ ـــ
ਕਰਿ ਕੀਰਤਨੁ ਮਨ ਸੀਤਲ ਭਏ ॥	----	کرِ کیِرتنُ من سِیتل بھۓ ـــ
ਜਨਮ ਜਨਮ ਕੇ ਕਿਲਵਿਖ ਗਏ ॥	----	جنم جنم کے کِلوِکھ گۓ ـــ
ਸਰਬ ਨਿਧਾਨ ਪੇਖੇ ਮਨ ਮਾਹਿ ॥	----	سرب نِدھان پیکھے من ماہِ ـــ
ਅਬ ਢੂਢਨ ਕਾਹੇ ਕਉ ਜਾਹਿ ॥੨॥	----	اب ڈھُوڈھن کاہے کءُ جاہِ ـــ2ـــ
ਪ੍ਰਭ ਅਪੁਨੇ ਜਬ ਭਏ ਦਇਆਲ ॥	----	پّربھ اپُنے جب بھۓ دئِیال ـــ
ਪੂਰਨ ਹੋਈ ਸੇਵਕ ਘਾਲ ॥	----	پُورن ہوئی سیوک گھال ـــ
ਬੰਧਨ ਕਾਟਿ ਕੀਏ ਅਪਨੇ ਦਾਸ ॥	----	بنّدھن کاٹِ کیِۓ اپنے داس ـــ
ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥	----	سِمرِ سِمرِ سِمرِ گُنّتاس ـــ3ـــ

ایکو مَنِ ایکو سبھ ٹھاءِ --	----	ਏਕੋ ਮਨਿ ਏਕੋ ਸਭ ਠਾਇ ॥
پُورن پُورِ رہِئو سبھ جاءِ --	----	ਪੂਰਨ ਪੂਰਿ ਰਹਿਓ ਸਭ ਜਾਇ ॥
گُرِ پُورےَ سبھُ بھرمُ چُکائِیا --	----	ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
ہرِ سِمرت نانکُ سُکھُ پائِیا --4--8--77--	----	ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
گئُڑی گُیاریری مہلا[1] 5 -- | محلا[1] -	----	ਗਉੜੀ ਗੁਆਰੇਰੀ ਮਹਲਾ ੫ ॥
اگلے مُئے سِ پاچھےَ پرے --	----	ਅਗਲੇ ਮੁਏ ਸਿ ਪਾਛੈ ਪਰੇ ॥
جو اُبرے سے بنّدھِ لکُ کھرے --	----	ਜੋ ਉਬਰੇ ਸੇ ਬੰਧਿ ਲਕੁ ਖਰੇ ॥
جِہ دھنّدھے مہِ اوءِ لپٹائے --	----	ਜਿਹ ਧੰਧੇ ਮਹਿ ਓਇ ਲਪਟਾਏ ॥
اُن تے دُگُن دِڑی اُن مائے --1--	----	ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
اوہ.بیلا کچھُ چیتِ ن آوےَ --	----	ਓਹ ਬੇਲਾ ਕਛੁ ਚੀਤਿ ਨ ਆਵੈ ॥
بِنسِ جاءِ تاہُو لپٹاوےَ --1-- رہاءُ --	----	ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
آسا بنّدھی مُورکھ دیہ --	----	ਆਸਾ ਬੰਧੀ ਮੂਰਖ ਦੇਹ ॥
کام کّرودھ لپٹِئو اسنیہ --	----	ਕਾਮ ਕ੍ਰੋਧ ਲਪਟਿਓ ਅਸਨੇਹ ॥
سِر اُپرِ ٹھاڈھو دھرم راءِ --	----	ਸਿਰ ਉਪਰਿ ਠਾਢੋ ਧਰਮ ਰਾਇ ॥
مِیٹھی کرِ کرِ بِکھیا کھاءِ --1--	----	ਮੀਠੀ ਕਰਿ ਕਰਿ ਬਿਖਿਆ ਖਾਇ ॥੧॥
ہءُ بنّدھءُ ہءُ سادھءُ بَیرُ --	----	ਹਉ ਬੰਧਉ ਹਉ ਸਾਧਉ ਬੈਰੁ ॥
ہمری بھُومِ کئُڑ گھالےَ پَیرُ --	----	ਹਮਰੀ ਭੂਮਿ ਕਉਣੁ ਘਾਲੈ ਪੈਰੁ ॥
ہءُ پنّڈِتُ ہءُ چترُ سِیانا --	----	ਹਉ ਪੰਡਿਤੁ ਹਉ ਚਤੁਰੁ ਸਿਆਣਾ ॥

کرݨَیہارُ ن بُجھےَ بِگانا --2--	----	ਕਰਣੈਹਾਰੁ ਨ ਬੁਝੈ ਬਿਗਾਨਾ ॥੨॥
اپُنی گتِ مِتِ آپے جانےَ --	----	ਅਪੁਨੀ ਗਤਿ ਮਿਤਿ ਆਪੇ ਜਾਨੈ ॥
کِیا کو کہےَ کِ آکھِ وکھانےَ --	----	ਕਿਆ ਕੋ ਕਹੈ ਕਿ ਆਖਿ ਵਖਾਨੈ ॥
جِتُ جِتُ لاوہِ تِتُ تِتُ لگنا --	----	ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
اپنا بھلا سبھ کاہُو منّگنا --3--	----	ਅਪਨਾ ਭਲਾ ਸਭ ਕਾਹੂ ਮੰਗਨਾ ॥੩॥
سبھ کِچھُ تیرا تُوںّ کرݨَیہارُ --	----	ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
انّتُ ناہی کِچھُ پاراوارُ --	----	ਅੰਤੁ ਨਾਹੀ ਕਿਛੁ ਪਾਰਾਵਾਰੁ ॥
داس اپنے کءُ دِجےَ دانُ --	----	ਦਾਸ ਅਪਨੇ ਕਉ ਦੀਜੈ ਦਾਨੁ ॥
کبہُو ن وِسرےَ نانک نامُ --5--9--78--	----	ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
انِک جتن نہی ہوت چھُٹارا --	----	ਅਨਿਕ ਜਤਨ ਨਹੀ ਹੋਤ ਛੁਟਾਰਾ ॥
بہُتُ سِیانٹپ آگل بھارا --	----	ਬਹੁਤੁ ਸਿਆਣਪ ਆਗਲ ਭਾਰਾ ॥
ہرِ کی سیوا نِرمل ہیت --	----	ਹਰਿ ਕੀ ਸੇਵਾ ਨਿਰਮਲ ਹੇਤ ॥
پّربھ کی درگہ سوبھا سیت --1--	----	ਪ੍ਰਭ ਕੀ ਦਰਗਹ ਸੋਭਾ ਸੇਤ ॥੧॥
من میرے گہُ ہرِ نام کا اولا --	Page# [179]	ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
تُجھےَ ن لاگےَ تاتا جھولا --1-- رہاءُ --	----	ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥
جِءُ بوہِتھُ بھےَ ساگر ماہِ --	----	ਜਿਉ ਬੋਹਿਥੁ ਭੈ ਸਾਗਰ ਮਾਹਿ ॥
انّدھکار دِیپک دِیپاہِ --	----	ਅੰਧਕਾਰ ਦੀਪਕ ਦੀਪਾਹਿ ॥

اگنِ سِیت کا لاہسِ دُوکھ --	----	ਅਗਨਿ ਸੀਤ ਕਾ ਲਾਹਸਿ ਦੂਖ ॥
نامُ جپت منِ ہووت سُوکھ --2--	----	ਨਾਮੁ ਜਪਤ ਮਨਿ ਹੋਵਤ ਸੂਖ ॥੨॥
اُترِ جاءِ تیرے من کی پِیاس --	----	ਉਤਰਿ ਜਾਇ ਤੇਰੇ ਮਨ ਕੀ ਪਿਆਸ ॥
پُورن ہووے سگلی آس --	----	ਪੂਰਨ ਹੋਵੈ ਸਗਲੀ ਆਸ ॥
ڈولے ناہی تُمرا چِیتُ --	----	ਡੋਲੈ ਨਾਹੀ ਤੁਮਰਾ ਚੀਤੁ ॥
انمّرِت نامُ جپ گُرمُکھِ مِیت --3--	----	ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥
نامُ اَئُکھدھُ سوئی جنُ پاوے --	----	ਨਾਮੁ ਅਉਖਧੁ ਸੋਈ ਜਨੁ ਪਾਵੈ ॥
کرِ کِرپا جِسُ آپ دِواوے --	----	ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥
ہرِ ہرِ نامُ جا کے ہِردے وسے --	----	ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
دُوکھُ دردُ تِہ نانکُ نسے --4--10--79--	----	ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥
گئُڑی گُیاریری مہلا[1] 5 -- | [1]محلا۔	----	ਗਉੜੀ ਗੁਆਰੇਰੀ ਮਹਲਾ ੫ ॥
بہُتُ دربُ کرِ منُ ن اگھانا --	----	ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥
انِکُ رُوپ دیکھِ نہ پتِیانا --	----	ਅਨਿਕ ਰੂਪ ਦੇਖਿ ਨਹ ਪਤੀਆਨਾ ॥
پُتّرِ کلتّر اُرجھِئو جانِ میری --	----	ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥
اوہ بنسے اوءِ بھسمے ڈھیری --1--	----	ਓਹ ਬਿਨਸੈ ਓਇ ਭਸਮੈ ਢੇਰੀ ॥੧॥
بِنُ ہرِ بھجن دیکھءُ بِلِلاتے --	----	ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥
دھرِگُ تنُ دھرِگُ دھنُ مائِیا سنّگِ راتے --1-- رہاءُ --	----	ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥
جِءُ بِگاری کے سِرِ دِیجہِ دام --	----	ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥

اوءِ کھسمے[1] کےَ گِرہِ اُن دُوکھ سہام -- | [1]خصمے-	----	ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥
جِءُ سُپنےَ ہوءِ بَیست راجا --	----	ਜਿਉ ਸੁਪਨੈ ਹੋਇ ਬੈਸਤ ਰਾਜਾ ॥
نیتّر پسارےَ تا نِرارتھ کاجا --2--	----	ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥
جِءُ راکھا کھیت اُوپرِ پراۓ --	----	ਜਿਉ ਰਾਖਾ ਖੇਤ ਊਪਰਿ ਪਰਾਏ ॥
کھیتُ کھسم[1] کا راکھا اُٹھِ جاۓ -- | [1]خصم-	----	ਖੇਤੁ ਖਸਮ ਕਾ ਰਾਖਾ ਉਠਿ ਜਾਏ ॥
اُسُ کھیت کارنڑِ راکھا کڑےَ --	----	ਉਸੁ ਖੇਤ ਕਾਰਣਿ ਰਾਖਾ ਕੜੈ ॥
تِس کےَ پالےَ کچھُو ن پڑےَ --3--	----	ਤਿਸ ਕੈ ਪਾਲੈ ਕਛੂ ਨ ਪੜੈ ॥੩॥
جِس کا راجُ تِسےَ کا سُپنا --	----	ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥
جِنِ مائِیا دِینی تِنِ لائی تّرِسنا --	----	ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥
آپِ بِناہے آپِ کرے راسِ --	----	ਆਪਿ ਬਿਨਾਹੇ ਆਪਿ ਕਰੇ ਰਾਸਿ ॥
نانک پّربھ آگےَ ارداسِ[1] --4--11--80-- | [1]عرداسِ-	----	ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥
گئُڑی گیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
بہُ رنّگ مائِیا بہُ بِدھِ پیکھی --	----	ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
کلم[1] کاگد سِیانپ لیکھی -- | [1]قلم-	----	ਕਲਮ ਕਾਗਦ ਸਿਆਨਪ ਲੇਖੀ ॥
مہر مُلوک ہوءِ دیکھِیا کھان[1] -- | [1]خان-	----	ਮਹਰ ਮਲੂਕ ਹੋਇ ਦੇਖਿਆ ਖਾਨ ॥
تا تے ناہی منُ تّرِپتان --1--	----	ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥

	سو سُکھُ مو کءُ سنّت بتاوہُ --	----	ਸੋ ਸੁਖੁ ਮੋ ਕਉ ਸੰਤ ਬਤਾਵਹੁ ॥
	ترِسنا بُوجھےَ منُ ترِپتاوہُ --1-- رہاءُ --	----	ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥
	اسُ پون ہستِ اسواری --	----	ਅਸੁ ਪਵਨ ਹਸਤਿ ਅਸਵਾਰੀ ॥
	چویا چنّدنُ سیج سُنّدرِ ناری --	----	ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥
	نٹ ناٹِک آکھارے گائِیا --	----	ਨਟ ਨਾਟਿਕ ਆਖਾਰੇ ਗਾਇਆ ॥
	تا مہِ منِ سنّتوکھُ ن پائِیا --2--	----	ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥
[1]تخت-	تکھتُ[1] سبھا منّڈن دولیچے --	----	ਤਖਤੁ ਸਭਾ ਮੰਡਨ ਦੋਲੀਚੇ ॥
	سگل میوے سُنّدر باگیچے --	----	ਸਗਲ ਮੇਵੇ ਸੁੰਦਰ ਬਾਗੀਚੇ ॥
	آکھیڑ برِتِ راجن کی لیِلا --	----	ਆਖੇੜ ਬਿਰਤਿ ਰਾਜਨ ਕੀ ਲੀਲਾ ॥
	منُ ن سُہیلا پرپنّچُ ہیِلا --3--	----	ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥
	کرِ کِرپا سنّتن سچُ کہِیا --	----	ਕਰਿ ਕਿਰਪਾ ਸੰਤਨ ਸਚੁ ਕਹਿਆ ॥
	سرب سُوکھ اِہُ آننّدُ لہِیا --	----	ਸਰਬ ਸੂਖ ਇਹੁ ਆਨੰਦੁ ਲਹਿਆ ॥
	سادھسنّگِ ہرِ کیِرتنُ گائیِئےَ --	----	ਸਾਧਸੰਗਿ ਹਰਿ ਕੀਰਤਨੁ ਗਾਈਐ ॥
	کہُ نانک وڈبھاگی پائیِئےَ --4--	----	ਕਹੁ ਨਾਨਕ ਵਡਭਾਗੀ ਪਾਈਐ ॥੪॥
	جا کےَ ہرِ دھنُ سوئی سُہیلا --	----	ਜਾ ਕੈ ਹਰਿ ਧਨੁ ਸੋਈ ਸੁਹੇਲਾ ॥
	پ٘ربھ کِرپا تے سادھسنّگِ میلا --1-- رہاءُ دُوجا --12--81--	----	ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥
[1]محلا-	گئُڑی گُیاریری مہلا[1] 5 --	----	ਗਉੜੀ ਗੁਆਰੇਰੀ ਮਹਲਾ ੫ ॥
	پ٘رانی جانےَ اِہُ تنُ میرا --	Page# [180]	ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥

بہُر بہُرِ اُیاہُو لپٹیرا --	----	ਬਹੁਰਿ ਬਹੁਰਿ ਉਆਹੂ ਲਪਟੇਰਾ ॥
پُترّ کلترّ گِرست کا پھاسا --	----	ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥
ہونُ ن پائیۓَ رام کے داسا --1--	----	ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥
کون سُ بِدھِ جِتُ رام گُنڑ گاۓِ --	----	ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥
کون سُ متِ جِتُ ترےَ اِہ ماۓِ --1-- رہاۓُ --	----	ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥
جو بھلائی سو بُرا جانےَ --	----	ਜੋ ਭਲਾਈ ਸੋ ਬੁਰਾ ਜਾਨੈ ॥
ساچُ کہےَ سو بِکھےَ سمانےَ --	----	ਸਾਚੁ ਕਹੈ ਸੋ ਬਿਖੈ ਸਮਾਨੈ ॥
جانڑےَ ناہی جِیت اُرُ ہار --	----	ਜਾਣੈ ਨਾਹੀ ਜੀਤ ਅਰੁ ਹਾਰ ॥
اِہُ ولیوا ساکت سنّسار --2--	----	ਇਹੁ ਵਲੇਵਾ ਸਾਕਤ ਸੰਸਾਰ ॥੨॥
جو ہلاہل سو پِیوےَ بئُرا --	----	ਜੋ ਹਲਾਹਲ ਸੋ ਪੀਵੈ ਬਉਰਾ ॥
انّمرِتُ نامُ جانےَ کرِ کئُرا --	----	ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥
سادھسنّگ کےَ ناہی نیرِ --	----	ਸਾਧਸੰਗ ਕੈ ਨਾਹੀ ਨੇਰਿ ॥
لکھ چئُراسِیہ بھرّمتا پھیرِ --3--	----	ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥
ایکےَ جالِ پھہاۓ پنّکھی --	----	ਏਕੈ ਜਾਲਿ ਫਹਾਏ ਪੰਖੀ ॥
رسِ رسِ بھوگ کرہِ بہُ رنّگی --	----	ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥
کہُ نانک جِسُ بھۓ کرِّپال --	----	ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥

گُرِ پُورےَ تا کے کاٹے جال --4--13--82--	----	ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
تءُ کِرپا تے مارگُ پائیئےَ --	----	ਤਉ ਕਿਰਪਾ ਤੇ ਮਾਰਗੁ ਪਾਈਐ ॥
پّربھ کِرپا تے نامُ دھِیائیئےَ --	----	ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥
پّربھ کِرپا تے بنّدھن چھُٹےَ --	----	ਪ੍ਰਭ ਕਿਰਪਾ ਤੇ ਬੰਧਨ ਛੁਟੈ ॥
تءُ کِرپا تے ہئُمےَ تُٹےَ --1--	----	ਤਉ ਕਿਰਪਾ ਤੇ ਹਉਮੈ ਤੁਟੈ ॥੧॥
تُم لاوہُ تءُ لاگہ سیو --	----	ਤੁਮ ਲਾਵਹੁ ਤਉ ਲਾਗਹ ਸੇਵ ॥
ہم تے کِچھُو ن ہووےَ دیو --1-- رہاءُ --	----	ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥
تُدھُ بھاوےَ تا گاوا بانْٹی --	----	ਤੁਧੁ ਭਾਵੈ ਤਾ ਗਾਵਾ ਬਾਣੀ ॥
تُدھُ بھاوےَ تا سچُ وکھانْٹی --	----	ਤੁਧੁ ਭਾਵੈ ਤਾ ਸਚੁ ਵਖਾਣੀ ॥
تُدھُ بھاوےَ تا ستِگُر مِئیا --	----	ਤੁਧੁ ਭਾਵੈ ਤਾ ਸਤਿਗੁਰ ਮਇਆ ॥
سرب سُکھا پّربھ تیری دئِیا --2--	----	ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥
جو تُدھُ بھاوےَ سو نِرمل کرما --	----	ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥
جو تُدھُ بھاوےَ سو سچُ دھرما --	----	ਜੋ ਤੁਧੁ ਭਾਵੈ ਸੋ ਸਚੁ ਧਰਮਾ ॥
سرب نِدھان گُنْٹ تُم ہی پاسِ --	----	ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥
تُوںّ ساہِبُ[1] سیوک ارداسِ[2] --3-- | [1]صاحِبُ- [2]عرداسِ-	----	ਤੂੰ ਸਾਹਿਬੁ ਸੇਵਕ ਅਰਦਾਸਿ ॥੩॥
مَنُ تنُ نِرملُ ہوءِ ہرِ رنّگِ --	----	ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥

سرب سُکھا پاوءُ ستسنّگِ --	----	ਸਰਬ ਸੁਖਾ ਪਾਵਉ ਸਤਸੰਗਿ ॥
نامِ تیرے رہےَ منُ راتا --	----	ਨਾਮਿ ਤੇਰੈ ਰਹੈ ਮਨੁ ਰਾਤਾ ॥
اِہُ کلِیانُڑ نانک کرِ جاتا --83--14--4--	----	ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
آن رسا جیتے تےَ چاکھے --	----	ਆਨ ਰਸਾ ਜੇਤੇ ਤੈ ਚਾਖੇ ॥
نِمکھ ن ترِسنا تیری لاتھے --	----	ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥
ہرِ رس کا توُنّ چاکھِ سادُ --	----	ਹਰਿ ਰਸ ਕਾ ਤੂੰ ਚਾਖਹਿ ਸਾਦੁ ॥
چاکھت ہوءِ رہہِ بِسمادُ --1--	----	ਚਾਖਤ ਹੋਇ ਰਹਹਿ ਬਿਸਮਾਦੁ ॥੧॥
انمّرِتُ رسنا پیءُ پِیاری --	----	ਅੰਮ੍ਰਿਤੁ ਰਸਨਾ ਪੀਉ ਪਿਆਰੀ ॥
اِہ رس راتی ہوءِ ترِپتاری --1-- رہاءُ --	----	ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥
ہے جِہوے توُنّ رام گُنڑ گاءُ --	----	ਹੇ ਜਿਹਵੇ ਤੂੰ ਰਾਮ ਗੁਣ ਗਾਉ ॥
نِمکھ نِمکھ ہرِ ہرِ ہرِ دھِیاءُ --	----	ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥
آن ن سُنیِئےَ کتہوُنّ جائیِئےَ --	----	ਆਨ ਨ ਸੁਨੀਐ ਕਤਹੂੰ ਜਾਈਐ ॥
سادھسنّگتِ وڈبھاگی پائیِئےَ --2--	----	ਸਾਧਸੰਗਤਿ ਵਡਭਾਗੀ ਪਾਈਐ ॥੨॥
آٹھ پہر جِہوے آرادھِ --	----	ਆਠ ਪਹਰ ਜਿਹਵੇ ਆਰਾਧਿ ॥
پاربرّہم ٹھاکر آگادھِ --	----	ਪਾਰਬ੍ਰਹਮ ਠਾਕੁਰ ਆਗਾਧਿ ॥
اِیہا اُوہا سدا سُہیلی --	----	ਈਹਾ ਊਹਾ ਸਦਾ ਸੁਹੇਲੀ ॥
ہرِ گُنڑ گاوت رسن اموُلی --3--	----	ਹਰਿ ਗੁਣ ਗਾਵਤ ਰਸਨ ਅਮੋਲੀ ॥੩॥

بنسپتِ مئُلی پھل پھُل پیڈے --	----	ਬਨਸਪਤਿ ਮਉਲੀ ਫਲ ਫੁਲ ਪੇਡੇ ॥
اِہ رس راتی بہُرِ ن چھوڈے --	----	ਇਹ ਰਸ ਰਾਤੀ ਬਹੁਰਿ ਨ ਛੋਡੇ ॥
آن ن رس کس لوےَ ن لائی --	----	ਆਨ ਨ ਰਸ ਕਸ ਲਵੈ ਨ ਲਾਈ ॥
کہُ نانکُ گُر بھۓ ہےَ سہائی --84--15--4--	----	ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
منُ منّدرُ تنُ ساجی بارِ --	----	ਮਨੁ ਮੰਦਰੁ ਤਨੁ ਸਾਜੀ ਬਾਰਿ ॥
اِس ہی مدھے بستُ اپار --	Page# [181]	ਇਸ ਹੀ ਮਧੇ ਬਸਤੁ ਅਪਾਰ ॥
اِس ہی بھِیترِ سُنیئت ساہُ --	----	ਇਸ ਹੀ ਭੀਤਰਿ ਸੁਨੀਅਤ ਸਾਹੁ ॥
کونُ باپاری جا کا اُوہا وِساہُ --1--	----	ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥
نام رتن کو کو بِئُہاری --	----	ਨਾਮ ਰਤਨ ਕੋ ਕੋ ਬਿਉਹਾਰੀ ॥
انّمرِت بھوجنُ کرے آہاری --1-- رہاءُ --	----	ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥
منُ تنُ ارپی سیو کرِجےَ --	----	ਮਨੁ ਤਨੁ ਅਰਪੀ ਸੇਵ ਕਰੀਜੈ ॥
کون سُ جُگتِ جِتُ کرِ بھیِجےَ --	----	ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
پاءِ لگءُ تجِ میرا تیرےَ --	----	ਪਾਇ ਲਗਉ ਤਜਿ ਮੇਰਾ ਤੇਰੈ ॥
کونُ سُ جنُ جو سئُدا جورےَ --2--	----	ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥
مہلُ[1] ساہ کا کِن بدھِ پاوےَ -- | [1]محلُ-	----	ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥
کون سُ بدھِ جِتُ بھِیترِ بُلاوےَ --	----	ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥

تُوںّ وڈ ساہُ جا کے کوٹِ ونْجارے ـ ـ	----	ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥
کونُ سُ داتا لے سنّچارے ـ ـ 2 ـ ـ	----	ਕਵਨੁ ਸੁ ਦਾਤਾ ਲੇ ਸੰਚਾਰੇ ॥੨॥
کھوجت کھوجت نِج گھرُ پائِیا ـ ـ	----	ਖੋਜਤ ਖੋਜਤ ਨਿਜ ਘਰੁ ਪਾਇਆ ॥
امول رتنُ ساچُ دِکھلائِیا ـ ـ	----	ਅਮੋਲ ਰਤਨੁ ਸਾਚੁ ਦਿਖਲਾਇਆ ॥
کرِ کِرپا جب میلے ساہِ ـ ـ	----	ਕਰਿ ਕਿਰਪਾ ਜਬ ਮੇਲੇ ਸਾਹਿ ॥
کہُ نانک گُر کےَ ویساہِ ـ ـ 4 ـ ـ 16 ـ ـ 85 ـ ـ	----	ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥
گئُڑی مہلا[1] 5 گُیاریری ـ ـ | [1] محلا ـ	----	ਗਉੜੀ ਮਹਲਾ ੫ ਗੁਆਰੇਰੀ ॥
رَینِڑ دِنسُ رہےَ اِک رنّگا ـ ـ	----	ਰੈਣਿ ਦਿਨਸੁ ਰਹੈ ਇਕ ਰੰਗਾ ॥
پّربھ کءُ جانڑےَ سد ہی سنّگا ـ ـ	----	ਪ੍ਰਭ ਕਉ ਜਾਣੈ ਸਦ ਹੀ ਸੰਗਾ ॥
ٹھاکُر نامُ کِیئو اُنِ ورتنِ ـ ـ	----	ਠਾਕੁਰ ਨਾਮੁ ਕੀਓ ਉਨਿ ਵਰਤਨਿ ॥
تّرِپتِ اگھاونُ ہرِ کےَ درسنِ ـ ـ 1 ـ ـ	----	ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥
ہرِ سنّگِ راتے من تن ہرے ـ ـ	----	ਹਰਿ ਸੰਗਿ ਰਾਤੇ ਮਨ ਤਨ ਹਰੇ ॥
گُر پُورے کی سرنی پرے ـ ـ 1 ـ ـ رہاءُ ـ ـ	----	ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥
چرنڑ کمل آتم آدھار ـ ـ	----	ਚਰਣ ਕਮਲ ਆਤਮ ਆਧਾਰ ॥
ایکُ نِہارہِ آگِیاکار ـ ـ	----	ਏਕੁ ਨਿਹਾਰਹਿ ਆਗਿਆਕਾਰ ॥
ایکو بنجُ ایکو بِئُہاری ـ ـ	----	ਏਕੋ ਬਨਜੁ ਏਕੋ ਬਿਉਹਾਰੀ ॥
اورُ ن جانہِ بِنُ نِرنّکاری ـ ـ 2 ـ ـ	----	ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥

ہرکھ سوگ دُہُوںّ تے مُکتے --	----	ਹਰਖ ਸੋਗ ਦੁਹਹੂੰ ਤੇ ਮੁਕਤੇ ॥
سدا الپتُ جوگ ارُ جُگتے --	----	ਸਦਾ ਅਲਿਪਤੁ ਜੋਗ ਅਰੁ ਜੁਗਤੇ ॥
دِیسہِ سبھ مہِ سبھ تے رہتے --	----	ਦੀਸਹਿ ਸਭ ਮਹਿ ਸਭ ਤੇ ਰਹਤੇ ॥
پاربّرہم کا اوءِ دھِیانُ دھرتے --3--	----	ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥
سنّتن کی مِہما کون وکھانءُ --	----	ਸੰਤਨ ਕੀ ਮਹਿਮਾ ਕਵਨ ਵਖਾਨਉ ॥
اگادھِ بودھِ کِچھُ مِتِ نہی جانءُ --	----	ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
پاربّرہم موہِ کِرپا کیجےَ --	----	ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
دھُورِ سنّتن کی نانک دِیجےَ --4--17--86--	----	ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
تُوںّ میرا سکھا تُوںّہی میرا مِیتُ --	----	ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥
تُوںّ میرا پّرِیتمُ تُم سنّگِ ہِیتُ --	----	ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥
تُوںّ میری پتِ تُوہےَ میرا گہنٹا --	----	ਤੂੰ ਮੇਰੀ ਪਤਿ ਤੁਹੈ ਮੇਰਾ ਗਹਣਾ ॥
تُجھ بِنُ نِمکھُ ن جائی رہنٹا --1--	----	ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥
تُوںّ میرے لالن تُوںّ میرے پّران --	----	ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥
تُوںّ میرے ساہِب[1] تُوںّ میرے کھان[2] --1-- رہاءُ -- | [1]صاحِب- [2]خان-	----	ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥
جِءُ تُم راکھہُ تِو ہی رہنا --	----	ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥
جو تُم کہہُ سوئی موہِ کرنا --	----	ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥

جہ پیکھءُ تہا تُم بسنا ـ ـ	----	ਜਹ ਪੇਖਉ ਤਹਾ ਤੁਮ ਬਸਨਾ ॥
نِربھءُ نامُ جپءُ تیرا رسنا ـ ـ2ـ ـ	----	ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥
تُونّ میری نو نِدھِ تُونّ بھنّڈارُ ـ ـ	----	ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥
رنّگ رسا تُونّ منہِ ادھارُ ـ ـ	----	ਰੰਗ ਰਸਾ ਤੂੰ ਮਨਹਿ ਅਧਾਰੁ ॥
تُونّ میری سوبھا تُم سنّگِ رچِیا ـ ـ	----	ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥
تُونّ میری اوٹ تُونّ ہےَ میرا تکِیا ـ ـ3ـ ـ	----	ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥
من تن انّترِ تُہی دھِیائِیا ـ ـ	----	ਮਨ ਤਨ ਅੰਤਰਿ ਤੁਹੀ ਧਿਆਇਆ ॥
مرمُ تُمارا گُر تے پائِیا ـ ـ	----	ਮਰਮੁ ਤੁਮਾਰਾ ਗੁਰ ਤੇ ਪਾਇਆ ॥
ستِگُر تے دِرڑِیا اِکُ ایکےَ ـ ـ	----	ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥
نانک داس ہرِ ہرِ ہرِ ٹیکےَ ـ ـ4ـ ـ18ـ ـ87ـ ـ	----	ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥
گئُڑی گُیاریری مہلا[1] 5 ـ ـ | محلا[1] ـ	----	ਗਉੜੀ ਗੁਆਰੇਰੀ ਮਹਲਾ ੫ ॥
بِیاپت ہرکھ سوگ بِستھار ـ ـ	Page# [182]	ਬਿਆਪਤ ਹਰਖ ਸੋਗ ਬਿਸਥਾਰ ॥
بِیاپت سُرگ نرک اوتار ـ ـ	----	ਬਿਆਪਤ ਸੁਰਗ ਨਰਕ ਅਵਤਾਰ ॥
بِیاپت دھن نِردھن پیکھِ سوبھا ـ ـ	----	ਬਿਆਪਤ ਧਨ ਨਿਰਧਨ ਪੇਖਿ ਸੋਭਾ ॥
مُولُ بِیادھی بِیاپسِ لوبھا ـ ـ1ـ ـ	----	ਮੂਲੁ ਬਿਆਧੀ ਬਿਆਪਸਿ ਲੋਭਾ ॥੧॥
مائِیا بِیاپت بہُ پرکاری ـ ـ	----	ਮਾਇਆ ਬਿਆਪਤ ਬਹੁ ਪਰਕਾਰੀ ॥

سنّت جِیوہِ پّربھ اوٹ تُماری ۔۔1۔۔ رہاءُ ۔۔	----	ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥
بِیاپت اہنّبُدھِ کا ماتا ۔۔	----	ਬਿਆਪਤ ਅਹੰਬੁਧਿ ਕਾ ਮਾਤਾ ॥
بِیاپت پُتّر کلتّر سنّگِ راتا ۔۔	----	ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥
بِیاپت ہستِ گھوڑے اُر بستا ۔۔	----	ਬਿਆਪਤ ਹਸਤਿ ਘੋੜੇ ਅਰੁ ਬਸਤਾ ॥
بِیاپت رُوپ جوبن مد مستا ۔۔2۔۔	----	ਬਿਆਪਤ ਰੂਪ ਜੋਬਨ ਮਦ ਮਸਤਾ ॥੨॥
بِیاپت بھُومِ رنّک اُر رنّگا ۔۔	----	ਬਿਆਪਤ ਭੂਮਿ ਰੰਕ ਅਰੁ ਰੰਗਾ ॥
بِیاپت گِیت ناد سُنڑِ سنّگا ۔۔	----	ਬਿਆਪਤ ਗੀਤ ਨਾਦ ਸੁਣਿ ਸੰਗਾ ॥
بِیاپت سیج مہل[1] سِیگار ۔۔ | [1]محل۔	----	ਬਿਆਪਤ ਸੇਜ ਮਹਲ ਸੀਗਾਰ ॥
پنّچ دُوت بِیاپت انّدھِیار ۔۔3۔۔	----	ਪੰਚ ਦੂਤ ਬਿਆਪਤ ਅੰਧਿਆਰ ॥੩॥
بِیاپت کرم کرےَ ہءُ پھاسا ۔۔	----	ਬਿਆਪਤ ਕਰਮ ਕਰੈ ਹਉ ਫਾਸਾ ॥
بِیاپتِ گِرست بِیاپت اُداسا ۔۔	----	ਬਿਆਪਤਿ ਗਿਰਸਤ ਬਿਆਪਤ ਉਦਾਸਾ ॥
آچار بِبُہار بِیاپت اِہ جاتِ[1] ۔۔ | [1]ذاتِ۔	----	ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥
سبھ کِچھُ بِیاپت بِنُ ہرِ رنّگ رات ۔۔4۔۔	----	ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥
سنّتن کے بنّدھن کاٹے ہرِ راءِ ۔۔	----	ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥
تا کءُ کہا بِیاپےَ ماءِ ۔۔	----	ਤਾ ਕਉ ਕਹਾ ਬਿਆਪੈ ਮਾਇ ॥
کہُ نانک جِن دھُورِ سنّت پائی ۔۔	----	ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥

تا کےَ نِکٹِ ن آوے مائی --5--19--88--	----	ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥
گئُڑی گیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
نَینہُ نید پر دِرسٹِ وِکار --	----	ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥
سّرونْ سوۓ سُنِ نِنّد وِیچار --	----	ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥
رسنا سوئی لوبھِ میِٹھےَ سادِ --	----	ਰਸਨਾ ਸੋਈ ਲੋਭਿ ਮੀਠੈ ਸਾਦਿ ॥
منُ سوئِیا مائِیا بِسمادِ --1--	----	ਮਨੁ ਸੋਇਆ ਮਾਇਆ ਬਿਸਮਾਦਿ ॥੧॥
اِسُ گرِہ مہِ کوئی جاگتُ رہےَ --	----	ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥
سابتُ وستُ اوہُ اپنی لہےَ --1-- رہاءُ --	----	ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥
سگل سہیلی اپنےَ رس ماتی --	----	ਸਗਲ ਸਹੇਲੀ ਅਪਨੈ ਰਸ ਮਾਤੀ ॥
گرِہ اپُنے کی کھبرِ[1] ن جاتی -- | [1]خبرِ-	----	ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥
مُسنہار پنّچ بٹوارے --	----	ਮੁਸਨਹਾਰ ਪੰਚ ਬਟਵਾਰੇ ॥
سُونے نگرِ پرے ٹھگہارے --2--	----	ਸੂਨੇ ਨਗਰਿ ਪਰੇ ਠਗਹਾਰੇ ॥੨॥
اُن تے راکھےَ باپُ ن مائی --	----	ਉਨ ਤੇ ਰਾਖੈ ਬਾਪੁ ਨ ਮਾਈ ॥
اُن تے راکھےَ مِیتُ ن بھائی --	----	ਉਨ ਤੇ ਰਾਖੈ ਮੀਤੁ ਨ ਭਾਈ ॥
دربِ سِیانپ نا اوءِ رہتے --	----	ਦਰਬਿ ਸਿਆਣਪ ਨਾ ਓਇ ਰਹਤੇ ॥
سادھسنّگِ اوءِ دُسٹ وسِ ہوتے --3--	----	ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥
کرِ کِرپا موہِ سارِنّگپانْ --	----	ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥

سنّتن دھُورِ سرب نِدھان --	----	ਸੰਤਨ ਧੂਰਿ ਸਰਬ ਨਿਧਾਨ ॥
سابتُ پُونّجی ستِگر سنّگِ --	----	ਸਾਬਤੁ ਪੂੰਜੀ ਸਤਿਗੁਰ ਸੰਗਿ ॥
نانکُ جاگےَ پاربّرہم کےَ رنّگِ --4--	----	ਨਾਨਕ ਜਾਗੈ ਪਾਰਬ੍ਰਹਮ ਕੈ ਰੰਗਿ ॥੪॥
سو جاگےَ جِسُ پّربھُ کِرپالُ --	----	ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥
اِہ پُونّجی سابتُ دھنُ مالُ --1-- رہاءُ دُوجا --20--89--	----	ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥
گئُڑی گُیاریری مہلا[1] 5 -- | [1]محلا-	----	ਗਉੜੀ ਗੁਆਰੇਰੀ ਮਹਲਾ ੫ ॥
جا کےَ وِس کھان[1] سُلتان[2] -- | [1]خان- [2]سُلطان-	----	ਜਾ ਕੈ ਵਸਿ ਖਾਨ ਸੁਲਤਾਨ ॥
جا کےَ وِس ہےَ سگل جہان --	----	ਜਾ ਕੈ ਵਸਿ ਹੈ ਸਗਲ ਜਹਾਨ ॥
جا کا کِیا سبھُ کِچھُ ہوءِ --	----	ਜਾ ਕਾ ਕੀਆ ਸਭੁ ਕਿਛੁ ਹੋਇ ॥
تِس تے باہرِ ناہی کوءِ --1--	----	ਤਿਸ ਤੇ ਬਾਹਰਿ ਨਾਹੀ ਕੋਇ ॥੧॥
کہُ بینّتی اپُنے ستِگر پاہِ --	----	ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥
کاج تُمارے دےءِ نِباہِ --1-- رہاءُ --	----	ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥
سبھ تے اُوچ جا کا دربارُ --	----	ਸਭ ਤੇ ਊਚ ਜਾ ਕਾ ਦਰਬਾਰੁ ॥
سگل بھگت جا کا نامُ ادھارُ --	----	ਸਗਲ ਭਗਤ ਜਾ ਕਾ ਨਾਮੁ ਅਧਾਰੁ ॥
سربُ بِیاپِت پُورن دھنی --	----	ਸਰਬੁ ਬਿਆਪਿਤ ਪੂਰਨ ਧਨੀ ॥
جا کی سوبھا گھٹِ گھٹِ بنی --2--	----	ਜਾ ਕੀ ਸੋਭਾ ਘਟਿ ਘਟਿ ਬਨੀ ॥੨॥
جِسُ سِمرت دُکھ ڈیرا ڈھہےَ --	----	ਜਿਸੁ ਸਿਮਰਤ ਦੁਖ ਡੇਰਾ ਢਹੈ ॥
جِسُ سِمرت جمُ کِچھُو ن کہےَ --	----	ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥

جِسُ سِمرت ہوت سُوکے ہرے ۔۔	----	ਜਿਸੁ ਸਿਮਰਤ ਹੋਤ ਸੂਕੇ ਹਰੇ ॥
جِس سِمرت ڈُوبت پاہن ترے ۔۔3۔۔	Page# [183]	ਜਿਸ ਸਿਮਰਤ ਡੂਬਤ ਪਾਹਨ ਤਰੇ ॥੩॥
سنّت سبھا کءُ سدا جَیکارُ ۔۔	----	ਸੰਤ ਸਭਾ ਕਉ ਸਦਾ ਜੈਕਾਰੁ ॥
ہرِ ہرِ نامُ جن پّران ادھارُ ۔۔	----	ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥
کہُ نانکُ میری سُنٹی ارداسِ[1] ۔۔ | [1]عرداسِ۔	----	ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥
سنّت پّرسادِ موکءُ نام نِواس ۔۔4۔۔21۔۔90۔۔	----	ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸ ॥੪॥੨੧॥੯੦॥
گئُڑی گُیاریری مہلا[1] 5 ۔۔ | [1]محلا۔	----	ਗਉੜੀ ਗੁਆਰੇਰੀ ਮਹਲਾ ੫ ॥
ستِگُر درسنِ اگنِ نِواری ۔۔	----	ਸਤਿਗੁਰ ਦਰਸਨਿ ਅਗਨਿ ਨਿਵਾਰੀ ॥
ستِگُر بھیٹت ہئُمےَ ماری ۔۔	----	ਸਤਿਗੁਰ ਭੇਟਤ ਹਉਮੈ ਮਾਰੀ ॥
ستِگُر سنّگِ ناہی منُ ڈولےَ ۔۔	----	ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥
انّمرِت بانٹی گُرمُکھِ بولےَ ۔۔1۔۔	----	ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥
سبھُ جگُ ساچا جا سچ مہِ راتے ۔۔	----	ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
سِیتل ساتِ گُر تے پّربھ جاتے ۔۔1۔۔ رہاءُ ۔۔	----	ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
سنّت پّرسادِ جپےَ ہرِ ناءُ ۔۔	----	ਸੰਤ ਪ੍ਰਸਾਦਿ ਜਪੈ ਹਰਿ ਨਾਉ ॥
سنّت پّرسادِ ہرِ کیِرتنُ گاءُ ۔۔	----	ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥
سنّت پّرسادِ سگل دُکھ مٹے ۔۔	----	ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥
سنّت پّرسادِ بنّدھن تے چھُٹے ۔۔2۔۔	----	ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥

سنّت کرِپا تے مٹے موہ بھرم ۔۔	----	ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
سادھ ریݨ مجن سبھِ دھرم ۔۔	----	ਸਾਧ ਰੇਣ ਮਜਨ ਸਭਿ ਧਰਮ ॥
سادھ کرِپال دئِیال گوِنّدُ ۔۔	----	ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
سادھا مہِ اِہ ہمری جِنّدُ ۔۔3۔۔	----	ਸਾਧਾ ਮਹਿ ਇਹ ਹਮਰੀ ਜਿੰਦੁ ॥੩॥
کِرپا نِدھِ کِرپال دھِیاوءُ ۔۔	----	ਕਿਰਪਾ ਨਿਧਿ ਕਿਰਪਾਲ ਧਿਆਵਉ ॥
سادھسنّگِ تا بَیٹھݨُ پاوءُ ۔۔	----	ਸਾਧਸੰਗਿ ਤਾ ਬੈਠਣੁ ਪਾਵਉ ॥
موہِ نِرگُݨ کءُ پّربھِ کینی دئِیا ۔۔	----	ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥
سادھسنّگِ نانک نامُ لِئیا ۔۔4۔۔22۔۔91۔۔	----	ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥
گئُڑی گُیاریری مہلا[1] 5 ۔۔ | محلا[1]۔	----	ਗਉੜੀ ਗੁਆਰੇਰੀ ਮਹਲਾ ੫ ॥
سادھسنّگِ جپِئو بھگونّتُ ۔۔	----	ਸਾਧਸੰਗਿ ਜਪਿਓ ਭਗਵੰਤੁ ॥
کیول نامُ دِیئو گُرِ منّتُ ۔۔	----	ਕੇਵਲ ਨਾਮੁ ਦੀਓ ਗੁਰਿ ਮੰਤੁ ॥
تجِ ابھِمان بھۓ نِروَیر ۔۔	----	ਤਜਿ ਅਭਿਮਾਨ ਭਏ ਨਿਰਵੈਰ ॥
آٹھ پہر پُوجہُ گُر پَیر ۔۔1۔۔	----	ਆਠ ਪਹਰ ਪੂਜਹੁ ਗੁਰ ਪੈਰ ॥੧॥
اب متِ بِنسی دُسٹ بِگانی ۔۔	----	ਅਬ ਮਤਿ ਬਿਨਸੀ ਦੁਸਟ ਬਿਗਾਨੀ ॥
جب تے سُݨِیا ہرِ جسُ کانی ۔۔1۔۔ رہاءُ ۔۔	----	ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥
سہج سُوکھ آننّد نِدھان ۔۔	----	ਸਹਜ ਸੂਖ ਆਨੰਦ ਨਿਧਾਨ ॥
راکھنہار رکھِ لۓءِ نِدان ۔۔	----	ਰਾਖਨਹਾਰ ਰਖਿ ਲੇਇ ਨਿਦਾਨ ॥

دُوکھ درد بنسے بھےَ بھرم --	----	ਦੂਖ ਦਰਦ ਬਿਨਸੇ ਭੈ ਭਰਮ ॥
آونڑ جانڑ رکھے کرِ کرم --2--	----	ਆਵਣ ਜਾਣ ਰਖੇ ਕਰਿ ਕਰਮ ॥੨॥
پیکھےَ بولےَ سُنڑےَ سبھُ آپِ --	----	ਪੇਖੈ ਬੋਲੈ ਸੁਣੈ ਸਭੁ ਆਪਿ ॥
سدا سنّگِ تا کءُ من جاپِ --	----	ਸਦਾ ਸੰਗਿ ਤਾ ਕਉ ਮਨ ਜਾਪਿ ॥
سنّت پّرسادِ بھِئِو پرگاسُ --	----	ਸੰਤ ਪ੍ਰਸਾਦਿ ਭਇਓ ਪਰਗਾਸੁ ॥
پُورِ رہے ایکےَ گُنڑتاسُ --3--	----	ਪੂਰਿ ਰਹੇ ਏਕੈ ਗੁਣਤਾਸੁ ॥੩॥
کہت پوِتّر سُنڑت پُنِیت --	----	ਕਹਤ ਪਵਿਤ੍ਰ ਸੁਣਤ ਪੁਨੀਤ ॥
گُنڑ گووِنّد گاوہِ نِت نِیت --	----	ਗੁਣ ਗੋਵਿੰਦ ਗਾਵਹਿ ਨਿਤ ਨੀਤ ॥
کہُ نانک جا کءُ ہوہُ کرِپال --	----	ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥
تِسُ جن کی سبھ پُورن گھال --4--23--92--	----	ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥
گئُڑی گُیاریری مہلا[1] 5 -- | محلا[1]–	----	ਗਉੜੀ ਗੁਆਰੇਰੀ ਮਹਲਾ ੫ ॥
بنّدھن توڑِ بولاوےَ رامُ --	----	ਬੰਧਨ ਤੋੜਿ ਬੋਲਾਵੈ ਰਾਮੁ ॥
من مہِ لاگےَ ساچُ دھِیانُ --	----	ਮਨ ਮਹਿ ਲਾਗੈ ਸਾਚੁ ਧਿਆਨੁ ॥
مِٹہِ کلیس سُکھی ہوءِ رہیئےَ --	----	ਮਿਟਹਿ ਕਲੇਸ ਸੁਖੀ ਹੋਇ ਰਹੀਐ ॥
اَیسا داتا ستِگُرُ کہیئےَ --1--	----	ਐਸਾ ਦਾਤਾ ਸਤਿਗੁਰੁ ਕਹੀਐ ॥੧॥
سو سُکھداتا جِ نامُ جپاوےَ --	----	ਸੋ ਸੁਖਦਾਤਾ ਜਿ ਨਾਮੁ ਜਪਾਵੈ ॥
کرِ کرِپا تِسُ سنّگِ مِلاوےَ --1-- رہاءُ --	----	ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥

جِسُ ہوءِ دئِیالُ تِسُ آپِ مِلاوے --	----	ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥
سرب نِدھان گرُو تے پاوے --	----	ਸਰਬ ਨਿਧਾਨ ਗੁਰੂ ਤੇ ਪਾਵੈ ॥
آپُ تِیاگِ مٹےَ آونْ جاݨا --	----	ਆਪੁ ਤਿਆਗਿ ਮਿਟੈ ਆਵਣ ਜਾਣਾ ॥
سادھ کےَ سنّگِ پاربرہمُ پچھاݨا --2--	----	ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥
جن اُوپرِ پرّبھ بھۓ دئِیال --	----	ਜਨ ਊਪਰਿ ਪ੍ਰਭ ਭਏ ਦਇਆਲ ॥
جن کی ٹیک ایک گوپال --	Page# [184]	ਜਨ ਕੀ ਟੇਕ ਏਕ ਗੋਪਾਲ ॥
ایکا لِو ایکو منِ بھاءُ --	----	ਏਕਾ ਲਿਵ ਏਕੋ ਮਨਿ ਭਾਉ ॥
سرب نِدھان جن کےَ ہرِ ناءُ --3--	----	ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥
پاربرّہم سِءُ لاگی پرّیتِ --	----	ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥
نِرمل کرݨی ساچی رِیتِ --	----	ਨਿਰਮਲ ਕਰਣੀ ਸਾਚੀ ਰੀਤਿ ॥
گُرِ پُورےَ میٹِیا انّدھِیارا --	----	ਗੁਰਿ ਪੂਰੈ ਮੇਟਿਆ ਅੰਧਿਆਰਾ ॥
نانک کا پرّبھُ اپر اپارا --4--24--93--	----	ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥
گئُڑی گُیاریری مہلا[1] 5 -- | محلا[1]-	----	ਗਉੜੀ ਗੁਆਰੇਰੀ ਮਹਲਾ ੫ ॥
جِسُ منِ وسےَ ترےَ جنُ سوءِ --	----	ਜਿਸੁ ਮਨਿ ਵਸੈ ਤਰੈ ਜਨੁ ਸੋਇ ॥
جا کےَ کرمِ پراپتِ ہوءِ --	----	ਜਾ ਕੈ ਕਰਮਿ ਪਰਾਪਤਿ ਹੋਇ ॥
دُوکھُ روگُ کچھُ بھءُ ن بِیاپےَ --	----	ਦੂਖੁ ਰੋਗੁ ਕਛੁ ਭਉ ਨ ਬਿਆਪੈ ॥
انّمرِت نامُ رِدےَ ہرِ جاپےَ --1--	----	ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥
پاربرّہم پریسرُ دھِیائیۓَ --	----	ਪਾਰਬ੍ਰਹਮ ਪਰਮੇਸੁਰ ਧਿਆਈਐ ॥

گُر پُورے تے اِہ مت پائیئَ ـ ـ1ـ ـ رہاءُ ـ ـ	----	ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥
کرنڑ کراونہار دِئیال ـ ـ	----	ਕਰਣ ਕਰਾਵਨਹਾਰ ਦਇਆਲ ॥
جیء جنّت سگلے پرِتپال ـ ـ	----	ਜੀਅ ਜੰਤ ਸਗਲੇ ਪ੍ਰਤਿਪਾਲ ॥
اگم اگوچر سدا بیئنّتا ـ ـ	----	ਅਗਮ ਅਗੋਚਰ ਸਦਾ ਬੇਅੰਤਾ ॥
سِمرِ منا پُورے گُر منّتا ـ ـ2ـ ـ	----	ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥
جا کی سیوا سرب نِدھانُ ـ ـ	----	ਜਾ ਕੀ ਸੇਵਾ ਸਰਬ ਨਿਧਾਨੁ ॥
پرّبھ کی پُوجا پائیئَ مانُ ـ ـ	----	ਪ੍ਰਭ ਕੀ ਪੂਜਾ ਪਾਈਐ ਮਾਨੁ ॥
جا کی ٹہل ن بِرتھی جاءِ ـ ـ	----	ਜਾ ਕੀ ਟਹਲ ਨ ਬਿਰਥੀ ਜਾਇ ॥
سدا سدا ہرِ کے گُنڑ گاءِ ـ ـ3ـ ـ	----	ਸਦਾ ਸਦਾ ਹਰਿ ਕੇ ਗੁਣ ਗਾਇ ॥੩॥
کرِ کِرپا پرّبھ انّترجامی ـ ـ	----	ਕਰਿ ਕਿਰਪਾ ਪ੍ਰਭ ਅੰਤਰਜਾਮੀ ॥
سُکھ نِدھان ہرِ الکھ سُیامی ـ ـ	----	ਸੁਖ ਨਿਧਾਨ ਹਰਿ ਅਲਖ ਸੁਆਮੀ ॥
جیء جنّت تیری سرنڑائی ـ ـ	----	ਜੀਅ ਜੰਤ ਤੇਰੀ ਸਰਣਾਈ ॥
نانک نامُ ملےَ وڈِیائی ـ ـ4ـ ـ25ـ ـ94ـ ـ	----	ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥
گئُڑی گیاریری مہلا[1] 5 ـ ـ | [1]محلا–	----	ਗਉੜੀ ਗੁਆਰੇਰੀ ਮਹਲਾ ੫ ॥
جیء جُگتِ جا کےَ ہےَ ہاتھ ـ ـ	----	ਜੀਅ ਜੁਗਤਿ ਜਾ ਕੈ ਹੈ ਹਾਥ ॥
سو سِمرہُ اناتھ کو ناتھُ ـ ـ	----	ਸੋ ਸਿਮਰਹੁ ਅਨਾਥ ਕੋ ਨਾਥੁ ॥
پرّبھ چِتِ آئے سبھُ دُکھُ جاءِ ـ ـ	----	ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥
بھےَ سبھ بِنسہِ ہرِ کےَ ناءِ ـ ـ1ـ ـ	----	ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥

بِنُ ہرِ بھءُ کاہے کا مانہِ --	-----	ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥
ہرِ بِسرت کاہے سُکھُ جانہِ --1-- رہاءُ --	-----	ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥
جِنِ دھارے بہُ دھرنِ اگاس --	-----	ਜਿਨਿ ਧਾਰੇ ਬਹੁ ਧਰਣਿ ਅਗਾਸ ॥
جا کی جوتِ جیء پرگاس --	-----	ਜਾ ਕੀ ਜੋਤਿ ਜੀਅ ਪਰਗਾਸ ॥
جا کی بکھس[1] ن میٹےَ کوءِ -- | [1]بخش-	-----	ਜਾ ਕੀ ਬਖਸ ਨ ਮੇਟੈ ਕੋਇ ॥
سِمرِ سِمرِ پرّبھُ نِربھءُ ہوءِ --2--	-----	ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥
آٹھ پہر سِمرہُ پرّبھ نامُ --	-----	ਆਠ ਪਹਰ ਸਿਮਰਹੁ ਪ੍ਰਭ ਨਾਮੁ ॥
انِک تیِرتھ مجنُ اِسنانُ --	-----	ਅਨਿਕ ਤੀਰਥ ਮਜਨੁ ਇਸਨਾਨੁ ॥
پاربرّہم کی سرݨی پاہِ --	-----	ਪਾਰਬ੍ਰਹਮ ਕੀ ਸਰਣੀ ਪਾਹਿ ॥
کوٹِ کلنّک کھِن مہِ مِٹِ جاہِ --3--	-----	ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥
بیمُہتاجُ پُورا پاتِساہُ[1] -- | [1]پاتِشاہُ-	-----	ਬੇਮੁਹਤਾਜੁ ਪੂਰਾ ਪਾਤਿਸਾਹੁ ॥
پرّبھ سیوک ساچا ویساہُ --	-----	ਪ੍ਰਭ ਸੇਵਕ ਸਾਚਾ ਵੇਸਾਹੁ ॥
گُرِ پُورےَ راکھے دے ہاتھ --	-----	ਗੁਰਿ ਪੂਰੈ ਰਾਖੇ ਦੇ ਹਾਥ ॥
نانک پاربرّہم سمراتھ --4--26--95--	-----	ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥
گئُڑی گُیاریری مہلا[1] 5 -- | [1]محلا-	-----	ਗਉੜੀ ਗੁਆਰੇਰੀ ਮਹਲਾ ੫ ॥
گُر پرسادِ نامِ منُ لاگا --	-----	ਗੁਰ ਪਰਸਾਦਿ ਨਾਮਿ ਮਨੁ ਲਾਗਾ ॥
جنم جنم کا سوئِیا جاگا --	-----	ਜਨਮ ਜਨਮ ਕਾ ਸੋਇਆ ਜਾਗਾ ॥
انّمرِت گُݨ اُچرےَ پرّبھ باݨی --	-----	ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥
پُورے گُر کی سُمتِ پراݨی --1--	-----	ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥

پّربھ سِمرت کُسل سبھِ پائے --	----	ਪ੍ਰਭ ਸਿਮਰਤ ਕੁਸਲ ਸਭਿ ਪਾਏ ॥
گھرِ باہرِ سُکھ سہج سبائے --1-- رہاءُ --	----	ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥
سوئی پچھاتا جِنہِ اُپائِیا --	----	ਸੋਈ ਪਛਾਤਾ ਜਿਨਹਿ ਉਪਾਇਆ ॥
کرِ کرِپا پّربھِ آپ مِلائِیا --	----	ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥
باہ پکرِ لِینو کرِ اپنا --	----	ਬਾਹ ਪਕਰਿ ਲੀਨੋ ਕਰਿ ਅਪਨਾ ॥
ہرِ ہرِ کتھا سدا جپُ جپنا --2--	----	ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥
مںّترُ تںّترُ اَئُکھدھُ پُنہچارُ --	----	ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥
ہرِ ہرِ نامُ جیء پّران ادھارُ --	Page# [185]	ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥
ساچا دھنُ پائِئو ہرِ رنّگ --	----	ਸਾਚਾ ਧਨੁ ਪਾਇਓ ਹਰਿ ਰੰਗਿ ॥
دُترُ ترے سادھ کےَ سنّگِ --3--	----	ਦੁਤਰੁ ਤਰੇ ਸਾਧ ਕੈ ਸੰਗਿ ॥੩॥
سُکھِ بَیسہُ سنّت سجن پروارُ --	----	ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥
ہرِ دھنُ کھٹِئو جا کا ناہِ سُمارُ[1] -- | [1]شُمارـ	----	ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥
جِسہِ پراپتِ تِسُ گُرُ دےءِ --	----	ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥
نانک بِرتھا کوءِ ن ہےءِ --4--27--96--	----	ਨਾਨਕ ਬਿਰਥਾ ਕੋਇ ਨ ਹੋਇ ॥੪॥੨੭॥੯੬॥
گئُڑی گیاریری مہلا[1] 5 -- | [1]محلاـ	----	ਗਉੜੀ ਗੁਆਰੇਰੀ ਮਹਲਾ ੫ ॥
ہست پُنیت ہوہِ تتکال --	----	ਹਸਤ ਪੁਨੀਤ ਹੋਹਿ ਤਤਕਾਲ ॥
بِنسِ جاہِ مائِیا جنّجال[1] -- | [1]زنّجالـ	----	ਬਿਨਸਿ ਜਾਹਿ ਮਾਇਆ ਜੰਜਾਲ ॥
رسنا رمہُ رام گُݨ نیت --	----	ਰਸਨਾ ਰਮਹੁ ਰਾਮ ਗੁਣ ਨੀਤ ॥

سُکھُ پاوہُ میرے بھائی مِیت --1--	----	ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥
لِکھُ لیکھنِ کا گدِ مسوانٔی --	----	ਲਿਖੁ ਲੇਖਣਿ ਕਾਗਦਿ ਮਸਵਾਣੀ ॥
رام نام ہرِ انّمرِت بانٔی --1-- رہاءُ --	----	ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
اِہ کارجِ تیرے جاہِ بِکار --	----	ਇਹ ਕਾਰਜਿ ਤੇਰੇ ਜਾਹਿ ਬਿਕਾਰ ॥
سِمرت رام ناہی جم مار --	----	ਸਿਮਰਤ ਰਾਮ ਨਾਹੀ ਜਮ ਮਾਰ ॥
دھرم راءِ کے دُوت ن جوہےَ --	----	ਧਰਮ ਰਾਇ ਕੇ ਦੂਤ ਨ ਜੋਹੈ ॥
مائِیا مگن ن کچھُوۓ موہےَ --2--	----	ਮਾਇਆ ਮਗਨ ਨ ਕਛੂਐ ਮੋਹੈ ॥੨॥
اُدھرِہ آپِ ترےَ سنّسارُ --	----	ਉਧਰਹਿ ਆਪਿ ਤਰੈ ਸੰਸਾਰੁ ॥
رام نام جپِ ایکنّکارُ --	----	ਰਾਮ ਨਾਮ ਜਪਿ ਏਕੰਕਾਰੁ ॥
آپِ کماءُ اورا اُپدیس --	----	ਆਪਿ ਕਮਾਉ ਅਵਰਾ ਉਪਦੇਸ ॥
رام نام ہِردےَ پرویس --3--	----	ਰਾਮ ਨਾਮ ਹਿਰਦੈ ਪਰਵੇਸ ॥੩॥
جا کےَ ماتھےَ ایہُ نِدھانُ --	----	ਜਾ ਕੈ ਮਾਥੈ ਏਹੁ ਨਿਧਾਨੁ ॥
سوئی پُرکھُ جپےَ بھگوانُ --	----	ਸੋਈ ਪੁਰਖੁ ਜਪੈ ਭਗਵਾਨੁ ॥
آٹھ پہر ہرِ ہرِ گُنْ گاءُ --	----	ਆਠ ਪਹਰ ਹਰਿ ਹਰਿ ਗੁਣ ਗਾਉ ॥
کہُ نانک ہءُ تِس بلِ جاءُ --97--28--4--	----	ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥
راگُ گئُڑی گُیاریری مہلا[1] 5 چئُپدے دُپدے	----	ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥

[1] محلا

جو پرائِو سوئی اپنا --	----	ਜੋ ਪਰਾਇਓ ਸੋਈ ਅਪਨਾ ॥
جو تِج چھوڑن تِس سِءُ منُ رچنا --1--	----	ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥
کہہُ گُسائی ملیۓَ کیہ --	----	ਕਹਹੁ ਗੁਸਾਈ ਮਿਲੀਐ ਕੇਹ ॥
جو بِبرجت تِس سِءُ نیہ --1-- رہاءُ --	----	ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥
جھُوٹھُ بات سا سچُ کرِ جاتی --	----	ਝੂਠੁ ਬਾਤ ਸਾ ਸਚੁ ਕਰਿ ਜਾਤੀ ॥
ستِ ہوونُ منِ لگےَ ن راتی --2--	----	ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥
باوےَ مارگُ ٹیڈھا چلنا --	----	ਬਾਵੈ ਮਾਰਗੁ ਟੇਢਾ ਚਲਨਾ ॥
سِیدھا چھوڈِ اپُوٹھا بُننا --3--	----	ਸੀਧਾ ਛੋਡਿ ਅਪੂਠਾ ਬੁਨਨਾ ॥੩॥
دُہا سِرِیا کا کھسمُ[1] پّربھُ سوئی -- | [1] خصمُ-	----	ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥
جِسُ میلے نانک سو مُکتا ہوئی --98--29--4--	----	ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥
گئُڑی گُیاریری مہلا[1] 5 -- | [1] محلا-	----	ਗਉੜੀ ਗੁਆਰੇਰੀ ਮਹਲਾ ੫ ॥
کلِجُگ مہِ مِلِ آۓ سنّجوگ --	----	ਕਲਿਜੁਗ ਮਹਿ ਮਿਲਿ ਆਏ ਸੰਜੋਗ ॥
جِچرُ آگِیا تِچرُ بھوگہِ بھوگ --1--	----	ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥
جلےَ ن پائیۓَ رام سنیہی --	----	ਜਲੈ ਨ ਪਾਈਐ ਰਾਮ ਸਨੇਹੀ ॥
کِرتِ سنّجوگِ ستی اُٹھِ ہوئی --1-- رہاءُ --	----	ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥
دیکھا دیکھی منہٹھِ جلِ جائیۓَ --	----	ਦੇਖਾ ਦੇਖੀ ਮਨਹਠਿ ਜਲਿ ਜਾਈਐ ॥

پّرء سنّگُ ن پاوےَ بہُ جونِ بھوائیۓ --2--	----	ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥
سِیل سنّجمِ پّرء آگِیا مانےَ --	----	ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥
تِسُ ناری کءُ دُکھُ ن جمانےَ --3--	----	ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥
کہُ نانک جِنِ پّرءُ پریسرُ کرِ جانِیا --	----	ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥
دھنّنُ ستی درگہ پروانِیا --4--30--99--	----	ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥
گئُڑی گیاریری مہلا[1] 5 -- | محلا[1]	----	ਗਉੜੀ ਗੁਆਰੇਰੀ ਮਹਲਾ ੫ ॥
ہم دھنونّت بھاگٹھ سچ ناءِ --	----	ਹਮ ਧਨਵੰਤ ਭਾਗਠ ਸਚ ਨਾਇ ॥
ہرِ گُݨ گاوہ سہجِ سُبھاءِ --1-- رہاءُ --	----	ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥
پیئُو دادے کا کھولِ ڈِٹھا کھجانا[1] -- | خزانا[1]	Page# [186]	ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
تا میرےَ منِ بھئِیا نِدھانا --1--	----	ਤਾ ਮੇਰੈ ਮਨਿ ਭਇਆ ਨਿਧਾਨਾ ॥੧॥
رتن لال جا کا کچھُو ن مولُ --	----	ਰਤਨ ਲਾਲ ਜਾ ਕਾ ਕਛੂ ਨ ਮੋਲੁ ॥
بھرے بھنّڈار اکھُوٹ اتول --2--	----	ਭਰੇ ਭੰਡਾਰ ਅਖੂਟ ਅਤੋਲ ॥੨॥
کھاوہِ کھرچہِ[1] رل مِلِ بھائی -- | خرچہِ[1]	----	ਖਾਵਹਿ ਖਰਚਹਿ ਰਲਿ ਮਿਲਿ ਭਾਈ ॥
توٹِ ن آوےَ ودھدو جائی --3--	----	ਤੋਟਿ ਨ ਆਵੈ ਵਧਦੋ ਜਾਈ ॥੩॥
کہُ نانک جِسُ مستکِ لیکھُ لِکھاءِ --	----	ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
سُ ایتُ کھجانےَ[1] لئِیا رلاءِ --4--31--100-- | خزانے[1]	----	ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥

گئُڑی مہلا[1] 5 ـــ | محلا[1]ـ	----	ਗਉੜੀ ਮਹਲਾ ੫ ॥
ڈرِ ڈرِ مرتے جب جانیۓ دُورِ ـــ	----	ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ڈرُ چُوکا دیکھِیا بھرپُورِ ــ1ــ	----	ਡਰੁ ਚੂਕਾ ਦੇਖਿਆ ਭਰਪੂਰਿ ॥੧॥
ستِگُر اپُنے کءُ بلِہارے ـــ	----	ਸਤਿਗੁਰ ਅਪੁਨੇ ਕਉ ਬਲਿਹਾਰੈ ॥
چھوڈِ ن جائی سرپر تارے ــ1ــ رہاءُ ـــ	----	ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥
دُوکھُ روگُ سوگُ بِسرے جب نامُ ـــ	----	ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥
سدا اننّدُ جا ہرِ گُنڑ گامُ ــ2ــ	----	ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥
بُرا بھلا کوئی ن کہیِجے ـــ	----	ਬੁਰਾ ਭਲਾ ਕੋਈ ਨ ਕਹੀਜੈ ॥
چھوڈِ مانُ ہرِ چرن گہیِجے ــ3ــ	----	ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥
کہُ نانک گُر منّترُ چِتارِ ـــ	----	ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥
سُکھُ پاوہِ ساچے دربارِ ــ4ــ32ــ101ــ	----	ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥
گئُڑی مہلا[1] 5 ـــ | محلا[1]ـ	----	ਗਉੜੀ ਮਹਲਾ ੫ ॥
جا کا مِیتُ ساجنُ ہے سمِیِیا ـــ	----	ਜਾ ਕਾ ਮੀਤੁ ਸਾਜਨੁ ਹੈ ਸਮੀਆ ॥
تِسُ جن کءُ کہُ کا کی کمِیِیا ــ1ــ	----	ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥
جا کی پ٘رِیتِ گوبِنّد سِءُ لاگی ـــ	----	ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥
دُوکھُ دردُ بھ٘رمُ تا کا بھاگی ــ1ــ رہاءُ ـــ	----	ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥

ਜਾ ਕਉ ਰਸੁ ਹਰਿ ਰਸੁ ਹੈ ਆਇਓ ॥	----	جا کےٴ رسُ ہرِ رسُ ہےَ آئِو --
ਸੋ ਅਨ ਰਸ ਨਾਹੀ ਲਪਟਾਇਓ ॥੨॥	----	سو ان رس ناہی لپٹائِو --2--
ਜਾ ਕਾ ਕਹਿਆ ਦਰਗਹ ਚਲੈ ॥	----	جا کا کہِیا درگہ چلےَ --
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥	----	سو کِس کےٴ ندرِ لےَ آوےَ تلےَ --3--
ਜਾ ਕਾ ਸਭੁ ਕਿਛੁ ਤਾ ਕਾ ਹੋਇ ॥	----	جا کا سبھُ کِچھُ تا کا ہوءِ --
ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥	----	نانک تا کےٴ سدا سُکھُ ہوءِ --102--33--4--
ਗਉੜੀ ਮਹਲਾ ੫ ॥	----	گئُڑی مہلا[1] 5 -- | محلا[1]-
ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥	----	جا کےَ دُکھُ سُکھُ سم کرِ جاپےَ --
ਤਾ ਕਉ ਕਾੜਾ ਕਹਾ ਬਿਆਪੈ ॥੧॥	----	تا کےٴ کاڑا کہا بِیاپےَ --1--
ਸਹਜ ਅਨੰਦ ਹਰਿ ਸਾਧੂ ਮਾਹਿ ॥	----	سہج اننّد ہرِ سادھُو ماہِ --
ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥	----	آگِیاکاری ہرِ ہرِ راءِ --1-- رہاءُ --
ਜਾ ਕੈ ਅਚਿੰਤੁ ਵਸੈ ਮਨਿ ਆਇ ॥	----	جا کےَ اچِنّتُ وسےَ منِ آءِ --
ਤਾ ਕਉ ਚਿੰਤਾ ਕਤਹੂੰ ਨਾਹਿ ॥੨॥	----	تا کےٴ چِنّتا کتہُونّ ناہِ --2--
ਜਾ ਕੈ ਬਿਨਸਿਓ ਮਨ ਤੇ ਭਰਮਾ ॥	----	جا کےَ بِنسِئو من تے بھرما --
ਤਾ ਕੈ ਕਛੂ ਨਾਹੀ ਡਰੁ ਜਮਾ ॥੩॥	----	تا کےَ کچھُو ناہی ڈرُ جما --3--
ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥	----	جا کےَ ہِردےَ دِیئو گرِ ناما --

کہٖ نانک تا کےَ سگل نِدھانا --103--34--4--	----	ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥
گئُڑی مہلا[1] 5 -- | محلا[1]	----	ਗਉੜੀ ਮਹਲਾ ੫ ॥
اگم رُوپ کا من مہِ تھانا --	----	ਅਗਮ ਰੂਪ ਕਾ ਮਨ ਮਹਿ ਥਾਨਾ ॥
گُر پّرسادِ کِنےَ وِرلےَ جانا --1--	----	ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥
سہج کتھا کے انمّرِت کُنّٹا --	----	ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥
جِسہِ پراپتِ تِسُ لےَ بھُنّچا --1-- رہاءُ --	----	ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥
انہت بانْی تھانُ نِرالا --	----	ਅਨਹਤ ਬਾਣੀ ਥਾਨੁ ਨਿਰਾਲਾ ॥
تا کی دھُنِ موہے گوپالا --2--	----	ਤਾ ਕੀ ਧੁਨਿ ਮੋਹੇ ਗੋਪਾਲਾ ॥੨॥
تہ سہج اکھارے انیک اننّتا --	----	ਤਹ ਸਹਜ ਅਖਾਰੇ ਅਨੇਕ ਅਨੰਤਾ ॥
پاربّرہم کے سنّگی سنّتا --3--	----	ਪਾਰਬ੍ਰਹਮ ਕੇ ਸੰਗੀ ਸੰਤਾ ॥੩॥
ہرکھ اننّتُ سوگ نہی بییا --	----	ਹਰਖ ਅਨੰਤੁ ਸੋਗ ਨਹੀ ਬੀਆ ॥
سو گھرُ گُرِ نانک کءُ دِییا --104--35--4--	----	ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥
گئُڑی م: 5 --	----	ਗਉੜੀ ਮਃ ੫ ॥
کون رُوپُ تیرا آرادھءُ --	----	ਕਵਨ ਰੂਪੁ ਤੇਰਾ ਆਰਾਧਉ ॥
کون جوگ کائِیا لے سادھءُ --1--	----	ਕਵਨ ਜੋਗ ਕਾਇਆ ਲੇ ਸਾਧਉ ॥੧॥
کون گُنُ جو تُجھ لےَ گاوءُ --	Page# [187]	ਕਵਨ ਗੁਨੁ ਜੋ ਤੁਝ ਲੈ ਗਾਵਉ ॥

کون بول پاربرہم رِیجھاوءُ --1-- رہاءُ --	----	ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥
کون سُ پُوجا تیری کرءُ --	----	ਕਵਨ ਸੁ ਪੂਜਾ ਤੇਰੀ ਕਰਉ ॥
کون سُ بِدھِ جِتُ بھوجل ترءُ --2--	----	ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥
کون تپُ جِتُ تپِیا ہوءِ --	----	ਕਵਨ ਤਪੁ ਜਿਤੁ ਤਪੀਆ ਹੋਇ ॥
کونُ سُ نامُ ہئُمےَ ملُ کھوءِ --3--	----	ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥
گُݨ پُوجا گِیان دھِیان نانک سگل گھال --	----	ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥
جِس کرِ کِرپا ستِگُرُ ملےَ دئِیال --4--	----	ਜਿਸ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥
تِس ہی گُنُ تِن ہی پرّبھُ جاتا --	----	ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥
جِس کی مانِ لےءِ سُکھداتا --1-- رہاءُ دُوجا --36--105--	----	ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
آپن تنُ نہی جا کو گربا --	----	ਆਪਨ ਤਨੁ ਨਹੀ ਜਾ ਕੋ ਗਰਬਾ ॥
راج مِلکھ نہی آپن دربا --1--	----	ਰਾਜ ਮਿਲਖ ਨਹੀ ਆਪਨ ਦਰਬਾ ॥੧॥
آپن نہی کا کءُ لپٹائِئو --	----	ਆਪਨ ਨਹੀ ਕਾ ਕਉ ਲਪਟਾਇਓ ॥
آپن نامُ ستِگُر تے پائِئو --1-- رہاءُ --	----	ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥
سُت بِنتا آپن نہی بھائی --	----	ਸੁਤ ਬਨਿਤਾ ਆਪਨ ਨਹੀ ਭਾਈ ॥
اِسٹ مِیت آپ باپُ ن مائی --2--	----	ਇਸਟ ਮੀਤ ਆਪ ਬਾਪੁ ਨ ਮਾਈ ॥੨॥

سُئِنا رُوپا پھُنِ نہی دام --	----	ਸੁਇਨਾ ਰੁਪਾ ਫੁਨਿ ਨਹੀ ਦਾਮ ॥
ہَیور گیور آپن نہی کام --3--	----	ਹੈਵਰ ਗੈਵਰ ਆਪਨ ਨਹੀ ਕਾਮ ॥੩॥
کہُ نانکؔ جو گُرِ بکھسِ[1] مِلائِیا -- | [1]بخشِ-	----	ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥
تِس کا سبھُ کِچھُ جِس کا ہرِ رائِیا --4--37--106--	----	ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
گُر کے چرنؕ اُوپرِ میرے ماتھے --	----	ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥
تا تے دُکھ میرے سگلے لاتھے --1--	----	ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥
ستِگُر اپُنے کئُ کُربانی[1] -- | [1]قُربانی-	----	ਸਤਿਗੁਰ ਅਪੁਨੇ ਕਉ ਕੁਰਬਾਨੀ ॥
آتم چِینِ پرم رنّگ مانی --1-- رہاءُ --	----	ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥
چرنؕ رینؕ گُر کی مُکھِ لاگی --	----	ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥
اہنّبُدھِ تِنِ سگل تِیاگی --2--	----	ਅਹੰਬੁਧਿ ਤਿਨਿ ਸਗਲ ਤਿਆਗੀ ॥੨॥
گُر کا سبدُ لگو منِ مِیٹھا --	----	ਗੁਰ ਕਾ ਸਬਦੁ ਲਗੋ ਮਨਿ ਮੀਠਾ ॥
پاربّرہمُ تا تے موہِ ڈِیٹھا --3--	----	ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥
گُرُ سُکھداتا گُرُ کرتارُ --	----	ਗੁਰੁ ਸੁਖਦਾਤਾ ਗੁਰੁ ਕਰਤਾਰੁ ॥
جیء پّرانؕ نانکؔ گُرُ ادھارُ --107--38--4--	----	ਜੀਅ ਪ੍ਰਾਣ ਨਾਨਕ ਗੁਰੁ ਅਧਾਰੁ ॥੪॥੩੮॥੧੦੭॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
رے من میرے تُونّ تا کئُ آہِ --	----	ਰੇ ਮਨ ਮੇਰੇ ਤੂੰ ਤਾ ਕਉ ਆਹਿ ॥

جا کےَ اُوٹا لچھہُو ناہِ --1--	----	ਜਾ ਕੈ ਊਣਾ ਕਛਹੁ ਨਾਹਿ ॥੧॥
ہرِ سا پرِّیتمُ کرِ من مِیت --	----	ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥
پرّان ادھارُ راکھہُ سد چِیت --1-- رہاۓ --	----	ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥
رے من میرے تُوںّ تا کءُ سیوِ --	----	ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥
آدِ پُرکھ اپرنّپر دیو --2--	----	ਆਦਿ ਪੁਰਖ ਅਪਰੰਪਰ ਦੇਵ ॥੨॥
تِسُ اُوپرِ من کرِ تُوںّ آسا --	----	ਤਿਸੁ ਊਪਰਿ ਮਨ ਕਰਿ ਤੂੰ ਆਸਾ ॥
آدِ جُگادِ جا کا بھرواسا --3--	----	ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥
جا کی پرِّیتِ سدا سُکھُ ہوءِ --	----	ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥
نانکُ گاوےَ گُر مِلِ سوءِ --4--39--108--	----	ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
مِیتُ کرےَ سوئی ہم مانا --	----	ਮੀਤੁ ਕਰੈ ਸੋਈ ਹਮ ਮਾਨਾ ॥
مِیت کے کرتب کُسل سمانا --1--	----	ਮੀਤ ਕੇ ਕਰਤਬ ਕੁਸਲ ਸਮਾਨਾ ॥੧॥
ایکا ٹیک میرے منِ چِیت --	----	ਏਕਾ ਟੇਕ ਮੇਰੇ ਮਨਿ ਚੀਤ ॥
جِسُ کِچھُ کرنا سُ ہمرا مِیت --1-- رہاءُ --	----	ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥
مِیتُ ہمارا ویپرواہا --	----	ਮੀਤੁ ਹਮਾਰਾ ਵੇਪਰਵਾਹਾ ॥
گُر کِرپا تے موہِ اسناہا --2--	----	ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

مِیتُ ہمارا انّترجامی ۔۔	----	ਮੀਤੁ ਹਮਾਰਾ ਅੰਤਰਜਾਮੀ ॥
سمرتھ پُرکھُ پاربّرہمُ سُیامی ۔۔3۔۔	----	ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥
ہم داسے تُم ٹھاکُر میرے ۔۔	----	ਹਮ ਦਾਸੇ ਤੁਮ ਠਾਕੁਰ ਮੇਰੇ ॥
مانُ مہتُ نانک پّربھُ تیرے ۔۔4۔۔40۔۔109۔۔	Page# [188]	ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
گئُڑی مہلا[1] 5 ۔۔ | محلا[1]۔	----	ਗਉੜੀ ਮਹਲਾ ੫ ॥
جا کءُ تُم بھۓ سمرتھ انّگا ۔۔	----	ਜਾ ਕਉ ਤੁਮ ਭਏ ਸਮਰਥ ਅੰਗਾ ॥
تا کءُ کچھُ ناہی کالنّگا ۔۔1۔۔	----	ਤਾ ਕਉ ਕਛੁ ਨਾਹੀ ਕਾਲੰਗਾ ॥੧॥
مادھءُ جا کءُ ہےَ آس تُماری ۔۔	----	ਮਾਧਉ ਜਾ ਕਉ ਹੈ ਆਸ ਤੁਮਾਰੀ ॥
تا کءُ کچھُ ناہی سنّساری ۔۔1۔۔ رہاءُ ۔۔	----	ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥
جا کےَ ہِردےَ ٹھاکُرُ ہوءِ ۔۔	----	ਜਾ ਕੈ ਹਿਰਦੈ ਠਾਕੁਰੁ ਹੋਇ ॥
تا کءُ سہسا ناہی کوءِ ۔۔2۔۔	----	ਤਾ ਕਉ ਸਹਸਾ ਨਾਹੀ ਕੋਇ ॥੨॥
جا کءُ تُم دِینی پّربھ دھِیر ۔۔	----	ਜਾ ਕਉ ਤੁਮ ਦੀਨੀ ਪ੍ਰਭ ਧੀਰ ॥
تا کےَ نِکٹِ ن آوےَ پِیر ۔۔3۔۔	----	ਤਾ ਕੈ ਨਿਕਟਿ ਨ ਆਵੈ ਪੀਰ ॥੩॥
کہُ نانک مےَ سو گُرُ پائِیا ۔۔	----	ਕਹੁ ਨਾਨਕ ਮੈ ਸੋ ਗੁਰੁ ਪਾਇਆ ॥
پاربّرہم پُورن دیکھائِیا ۔۔4۔۔41۔۔110۔۔	----	ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
گئُڑی مہلا[1] 5 ۔۔ | محلا[1]۔	----	ਗਉੜੀ ਮਹਲਾ ੫ ॥

دُلبھ دیہ پائی وڈبھاگی --	----	ਦੁਲਭ ਦੇਹ ਪਾਈ ਵਡਭਾਗੀ ॥
نامُ ن جپہِ تے آتم گھاتی --1--	----	ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥
مرِ ن جاہی جِنا بِسرت رام --	----	ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥
نام بِہُون جیون کئُن کام --1-- رہاءُ --	----	ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥
کھات پِیت کھیلت ہست بِستھار --	----	ਖਾਤ ਪੀਤ ਖੇਲਤ ਹਸਤ ਬਿਸਥਾਰ ॥
کون ارتھ مِرتک سِیگار --2--	----	ਕਵਨ ਅਰਥ ਮਿਰਤਕ ਸੀਗਾਰ ॥੨॥
جو ن سُنہِ جسُ پرمانندا --	----	ਜੋ ਨ ਸੁਨਹਿ ਜਸੁ ਪਰਮਾਨੰਦਾ ॥
پسُ پنکھی ترِگد جونِ تے مندا --3--	----	ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥
کہُ نانک گرِ منترُ دِرڑائیا --	----	ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥
کیول نامُ رِد ماہِ سمائیا --4--42--111--	----	ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥
گئُڑی مہلا[1] 5 -- | محلا[1] -	----	ਗਉੜੀ ਮਹਲਾ ੫ ॥
کا کی مائی کا کو باپ --	----	ਕਾ ਕੀ ਮਾਈ ਕਾ ਕੋ ਬਾਪ ॥
نام دھارِیک جھوٗٹھے سبھِ ساک --1--	----	ਨਾਮ ਧਾਰੀਕ ਝੂਠੇ ਸਭਿ ਸਾਕ ॥੧॥
کاہے کءُ مُورکھ بھکھلائیا --	----	ਕਾਹੇ ਕਉ ਮੂਰਖ ਭਖਲਾਇਆ ॥
مِلِ سنّجوگ ہُکمِ[1] توُنّ آئیا --1-- رہاءُ -- | حُکمِ[1] -	----	ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥
ایکا ماٹی ایکا جوتِ --	----	ਏਕਾ ਮਾਟੀ ਏਕਾ ਜੋਤਿ ॥
ایکو پوَنُ کہا کئُنُ روتِ --2--	----	ਏਕੋ ਪਵਨੁ ਕਹਾ ਕਉਨੁ ਰੋਤਿ ॥੨॥

میرا میرا کرِ بِللاہی --	----	ਮੇਰਾ ਮੇਰਾ ਕਰਿ ਬਿਲਲਾਹੀ ॥
مرݨہارُ اِہُ جِیئرا ناہی --3--	----	ਮਰਣਹਾਰੁ ਇਹੁ ਜੀਅਰਾ ਨਾਹੀ ॥੩॥
کہُ نانک گُرِ کھولے کپاٹ --	----	ਕਹੁ ਨਾਨਕ ਗੁਰਿ ਖੋਲੇ ਕਪਾਟ ॥
مُکتُ بھۓ بِنسے بھّرم تھاٹ --4--43--112--	----	ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
وڈے وڈے جو دِیسہِ لوگ --	----	ਵਡੇ ਵਡੇ ਜੋ ਦੀਸਹਿ ਲੋਗ ॥
تِن کءُ بِیاپےَ چِنّتا روگ --1--	----	ਤਿਨ ਕਉ ਬਿਆਪੈ ਚਿੰਤਾ ਰੋਗ ॥੧॥
کئُن وڈا مائِیا وڈِیائی --	----	ਕਉਨ ਵਡਾ ਮਾਇਆ ਵਡਿਆਈ ॥
سو وڈا جِنِ رام لِو لائی --1-- رہاءُ --	----	ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
بھُوِمیا بھُومِ اُوپرِ نِت لجھےَ --	----	ਭੂਮੀਆ ਭੂਮਿ ਊਪਰਿ ਨਿਤ ਲੁਝੈ ॥
چھوڈِ حلےَ ترِسنا نہی بُجھےَ --2--	----	ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
کہُ نانک اِہُ تتُ بِیچارا --	----	ਕਹੁ ਨਾਨਕ ਇਹੁ ਤਤੁ ਬੀਚਾਰਾ ॥
بِنُ ہرِ بھجن ناہی چھُٹکارا --3--44--113--	----	ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
پُورا مارگُ پُورا اِسنانُ --	----	ਪੂਰਾ ਮਾਰਗੁ ਪੂਰਾ ਇਸਨਾਨੁ ॥
سبھُ کِچھُ پُورا ہِردےَ نامُ --1--	----	ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥
پُوری رہی جا پُورےَ راکھی --	----	ਪੂਰੀ ਰਹੀ ਜਾ ਪੂਰੈ ਰਾਖੀ ॥

پاربرّہم کی سرنِ جن تاکی --1-- رہاءُ --	----	ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥
پُورا سُکھُ پُورا سنّتوکھُ --	----	ਪੂਰਾ ਸੁਖੁ ਪੂਰਾ ਸੰਤੋਖੁ ॥
پُورا تپُ پُورن راجُ جوگُ --2--	----	ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥
ہرِ کے مارگِ پتت پُنیت --	----	ਹਰਿ ਕੈ ਮਾਰਗਿ ਪਤਿਤ ਪੁਨੀਤ ॥
پُوری سوبھا پُورا لوکیک --3--	----	ਪੂਰੀ ਸੋਭਾ ਪੂਰਾ ਲੋਕੀਕ ॥੩॥
کرنہارُ سد وسے ہدُورا --	----	ਕਰਣਹਾਰੁ ਸਦ ਵਸੈ ਹਦੂਰਾ ॥
کہُ نانک میرا ستِگُرُ پُورا --114--45--4--	----	ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سنّت کی دھُورِ مٹے اگھ کوٹ --	----	ਸੰਤ ਕੀ ਧੂਰਿ ਮਿਟੇ ਅਘ ਕੋਟ ॥
سنّت پرّسادِ جنم مرنْ تے چھوٹ --1--	Page# [189]	ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
سنّت کا درسُ پُورن اِسنانُ --	----	ਸੰਤ ਕਾ ਦਰਸੁ ਪੂਰਨ ਇਸਨਾਨੁ ॥
سنّت کرِپا تے جپیئے نامُ --1-- رہاءُ --	----	ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥
سنّت کے سنگِ مِٹیا اہنّکارُ --	----	ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥
درِسٹِ آوے سبھُ ایکنّکارُ --2--	----	ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥
سنّت سُپرّسنّ آئے وسِ پنچّا --	----	ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥
انمرِتُ نامُ رِدے لے سنچّا --3--	----	ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥
کہُ نانک جا کا پُورا کرم --	----	ਕਹੁ ਨਾਨਕ ਜਾ ਕਾ ਪੂਰਾ ਕਰਮ ॥

تِس بھیٹے سادھو کے چرن --115--46--4--	----	ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
هرِ گنْ جپت کمل پرگاسے --	----	ਹਰਿ ਗੁਣ ਜਪਤ ਕਮਲੁ ਪਰਗਾਸੈ ॥
هرِ سمرت ترّاس سبھ ناسے --1--	----	ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥
سا متِ پوُری جِتُ هرِ گنْ گاوے --	----	ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥
وڈے بھاگِ سادھو سنّگُ پاوے --1-- رہاءُ --	----	ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥
سادھسنّگِ پائیئے ندھِ ناما --	----	ਸਾਧਸੰਗਿ ਪਾਈਐ ਨਿਧਿ ਨਾਮਾ ॥
سادھسنّگِ پوُرن سبھِ کاما --2--	----	ਸਾਧਸੰਗਿ ਪੂਰਨ ਸਭਿ ਕਾਮਾ ॥੨॥
هرِ کی بھگتِ جنمُ پرواݨُ --	----	ਹਰਿ ਕੀ ਭਗਤਿ ਜਨਮੁ ਪਰਵਾਣੁ ॥
گُر کِرپا تے نامُ وکھاݨُ --3--	----	ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥
کہُ نانک سو جنُ پروانُ --	----	ਕਹੁ ਨਾਨਕ ਸੋ ਜਨੁ ਪਰਵਾਨੁ ॥
جا کےَ رِدے وسے بھگوانُ --116--47--4--	----	ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
ایکسُ سِءُ جا کا منُ راتا --	----	ਏਕਸੁ ਸਿਉ ਜਾ ਕਾ ਮਨੁ ਰਾਤਾ ॥
وِسری تِسے پرائی تاتا --1--	----	ਵਿਸਰੀ ਤਿਸੈ ਪਰਾਈ ਤਾਤਾ ॥੧॥
بِنُ گوبِنّد ن دِسے کوئی --	----	ਬਿਨੁ ਗੋਬਿੰਦ ਨ ਦੀਸੈ ਕੋਈ ॥

کرن کراون کرتا سوئی --1-- رہاءُ --	----	ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥
منہِ کماوے مُکھِ ہرِ ہرِ بولے --	----	ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥
سو جنُ اِت اُت کتہِ ن ڈولے --2--	----	ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥
جا کے ہرِ دھنُ سو سچ ساہُ --	----	ਜਾ ਕੈ ਹਰਿ ਧਨੁ ਸੋ ਸਚ ਸਾਹੁ ॥
گُرِ پُورے کرِ دِینو وِساہُ --3--	----	ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥
جِیون پُرکھُ مِلیا ہرِ رائِیا --	----	ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥
کہُ نانک پرم پدُ پائِیا --4--48--117--	----	ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
نامُ بھگت کے پّران ادھارُ --	----	ਨਾਮੁ ਭਗਤ ਕੈ ਪ੍ਰਾਨ ਅਧਾਰੁ ॥
نامو دھنُ نامو بِئُہارُ --1--	----	ਨਾਮੋ ਧਨੁ ਨਾਮੋ ਬਿਉਹਾਰੁ ॥੧॥
نام وڈائی جنُ سوبھا پائے --	----	ਨਾਮ ਵਡਾਈ ਜਨੁ ਸੋਭਾ ਪਾਏ ॥
کرِ کرِپا جِسُ آپِ دِوائے --1-- رہاءُ --	----	ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥
نامُ بھگت کے سُکھ استھانُ --	----	ਨਾਮੁ ਭਗਤ ਕੈ ਸੁਖ ਅਸਥਾਨੁ ॥
نام رتُ سو بھگتُ پروانُ --2--	----	ਨਾਮ ਰਤੁ ਸੋ ਭਗਤੁ ਪਰਵਾਨੁ ॥੨॥
ہرِ کا نامُ جن کءُ دھارے --	----	ਹਰਿ ਕਾ ਨਾਮੁ ਜਨ ਕਉ ਧਾਰੈ ॥
ساسِ ساسِ جنُ نامُ سمارے --3--	----	ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥
کہُ نانک جِسُ پُورا بھاگُ --	----	ਕਹੁ ਨਾਨਕ ਜਿਸੁ ਪੂਰਾ ਭਾਗੁ ॥

نام سنّگِ تا کا منُ لاگُ --118--49--4--	----	ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥
گئُڑی مہلا 5 -- | محلا -	----	ਗਉੜੀ ਮਹਲਾ ੫ ॥
سنّت پرسادِ ہرِ نامُ دھِیائِیا --	----	ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥
تب تے دھاوتُ منُ ت٘رِپتائِیا --1--	----	ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥
سُکھ بِس٘رامُ پائِیا گُنْ گاءِ --	----	ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥
س٘رمُ مِٹِیا میری ہتی بلاءِ --1-- رہاءُ --	----	ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥
چرن کمل ارادھِ بھگونّتا --	----	ਚਰਨ ਕਮਲ ਅਰਾਧਿ ਭਗਵੰਤਾ ॥
ہرِ سِمرن تے مِٹی میری چِنّتا --2--	----	ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥
سبھ تجِ اناتھُ ایک سرنِ آئِئو --	----	ਸਭ ਤਜਿ ਅਨਾਥੁ ਏਕ ਸਰਣਿ ਆਇਓ ॥
اُوچ استھانُ تب سہجے پائِئو --3--	----	ਊਚ ਅਸਥਾਨੁ ਤਬ ਸਹਜੇ ਪਾਇਓ ॥੩॥
دُوکھُ دردُ بھرمُ بھءُ نسِیا --	----	ਦੂਖੁ ਦਰਦੁ ਭਰਮੁ ਭਉ ਨਸਿਆ ॥
کرنْہارُ نانک منِ بسِیا --119--50--4--	----	ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥
گئُڑی مہلا 5 -- | محلا -	----	ਗਉੜੀ ਮਹਲਾ ੫ ॥
کر کرِ ٹہل رسنا گُنْ گاوءُ --	----	ਕਰ ਕਰਿ ਟਹਲ ਰਸਨਾ ਗੁਣ ਗਾਵਉ ॥
چرن ٹھاکُر کے مارگِ دھاوءُ --1--	Page# [190]	ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥
بھلو سمو سِمرن کی برِیِیا --	----	ਭਲੋ ਸਮੋ ਸਿਮਰਨ ਕੀ ਬਰੀਆ ॥
سِمرت نامُ بھےَ پارِ اُترِیِیا --1-- رہاءُ --	----	ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥

نیتّر سنّتن کا درسنُ پیکھُ --	----	ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥
پّربھ اوِناسی من مہِ لیکھُ --2--	----	ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥
سُنڑِ کیرتنُ سادھ پہِ جاءِ --	----	ਸੁਣਿ ਕੀਰਤਨੁ ਸਾਧ ਪਹਿ ਜਾਇ ॥
جنم مرنڑ کی تّراس مِٹاءِ --3--	----	ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥
چرنڑ کمل ٹھاکر اُرِ دھارِ --	----	ਚਰਣ ਕਮਲ ਠਾਕੁਰ ਉਰਿ ਧਾਰਿ ॥
دُلبھ دیہ نانکؑ نِستارِ --4--51--120--	----	ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
گئڑی مہلا[1] 5 -- | [1]محلا-	----	ਗਉੜੀ ਮਹਲਾ ੫ ॥
جا کءُ اپنی کِرپا دھارےَ --	----	ਜਾ ਕਉ ਅਪਨੀ ਕਿਰਪਾ ਧਾਰੈ ॥
سو جنُ رسنا نامُ اُچارےَ --1--	----	ਸੋ ਜਨੁ ਰਸਨਾ ਨਾਮੁ ਉਚਾਰੈ ॥੧॥
ہرِ بِسرت سہسا دُکھُ بِیاپےَ --	----	ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥
سِمرت نامُ بھرمُ بھءُ بھاگےَ --1-- رہاءُ --	----	ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥
ہرِ کیرتنُ سُنٹےَ ہرِ کیرتنُ گاوےَ --	----	ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥
تِسُ جن دُوکھُ نِکٹِ نہی آوےَ --2--	----	ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥
ہرِ کی ٹہل کرت جنُ سوہےَ --	----	ਹਰਿ ਕੀ ਟਹਲ ਕਰਤ ਜਨੁ ਸੋਹੈ ॥
تا کءُ مائِیا اگنِ ن پوہےَ --3--	----	ਤਾ ਕਉ ਮਾਇਆ ਅਗਨਿ ਨ ਪੋਹੈ ॥੩॥
مِن تنِ مُکھِ ہرِ نامُ دئِیال --	----	ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥

نانک تجِئلے اورِ جنّجال[1] --4--52--121-- | [1]زنّجال-	----	ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
چھاڈِ سِیانپ بہُ چتُرائی --	----	ਛਾਡਿ ਸਿਆਨਪ ਬਹੁ ਚਤੁਰਾਈ ॥
گُر پُورے کی ٹیک ٹِکائی --1--	----	ਗੁਰ ਪੂਰੇ ਕੀ ਟੇਕ ਟਿਕਾਈ ॥੧॥
دُکھ بنسے سُکھ ہرِ گُنڑ گاءِ --	----	ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥
گُرُ پُورا بھیٹِیا لِو لاءِ --1-- رہاءُ --	----	ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥
ہرِ کا نامُ دِیئو گُرِ منّترُ --	----	ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥
مٹے وِسُورے اُتری چِنّت --2--	----	ਮਿਟੇ ਵਿਸੂਰੇ ਉਤਰੀ ਚਿੰਤ ॥੨॥
اند بھئے گُر مِلت کرِپال --	----	ਅਨਦ ਭਏ ਗੁਰ ਮਿਲਤ ਕ੍ਰਿਪਾਲ ॥
کرِ کرِپا کاٹے جم جال --3--	----	ਕਰਿ ਕਿਰਪਾ ਕਾਟੇ ਜਮ ਜਾਲ ॥੩॥
کہُ نانک گُرُ پُورا پائِیا --	----	ਕਹੁ ਨਾਨਕ ਗੁਰੁ ਪੂਰਾ ਪਾਇਆ ॥
تا تے بہُرِ ن بِیاپے مائِیا --4--53--122--	----	ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
راکھِ لِیا گُرِ پُورےَ آپِ --	----	ਰਾਖਿ ਲੀਆ ਗੁਰਿ ਪੂਰੈ ਆਪਿ ॥
منمُکھ کئُ لاگو سنّتاپُ --1--	----	ਮਨਮੁਖ ਕਉ ਲਾਗੋ ਸੰਤਾਪੁ ॥੧॥
گُرُو گُرُو جپِ مِیت ہمارے --	----	ਗੁਰੂ ਗੁਰੂ ਜਪਿ ਮੀਤ ਹਮਾਰੇ ॥
مُکھ اُوجل ہووہِ دربارے --1-- رہاءُ --	----	ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥

گُر کے چرنڑ ہِردے وساءِ ـــ	----	ਗੁਰ ਕੇ ਚਰਣ ਹਿਰਦੈ ਵਸਾਇ ॥
دُکھ دُسمن تیری ہتےَ بلاءِ ـــ2ـــ	----	ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥
گُر کا سبدُ تیرے سنّگِ سہائی ـــ	----	ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥
دِئیال بھۓ سگلے جیء بھائی ـــ3ـــ	----	ਦਇਆਲ ਭਏ ਸਗਲੇ ਜੀਅ ਭਾਈ ॥੩॥
گُرِ پُورے جب کِرپا کری ـــ	----	ਗੁਰਿ ਪੂਰੈ ਜਬ ਕਿਰਪਾ ਕਰੀ ॥
بھنتِ نانک میری پُوری پری ـــ123ـــ54ـــ4ـــ	----	ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥
گئُڑی مہلا[1] 5 ـــ | [1]محلاـ	----	ਗਉੜੀ ਮਹਲਾ ੫ ॥
اِنِک رسا کھاۓ جَیسے ڈھور ـــ	----	ਅਨਿਕ ਰਸਾ ਖਾਏ ਜੈਸੇ ਢੋਰ ॥
موہ کی جیوری بادِھئو چور ـــ1ـــ	----	ਮੋਹ ਕੀ ਜੇਵਰੀ ਬਾਧਿਓ ਚੋਰ ॥੧॥
مِرتک دیہ سادھسنّگ بِہُونا ـــ	----	ਮਿਰਤਕ ਦੇਹ ਸਾਧਸੰਗ ਬਿਹੂਨਾ ॥
آوت جات جونی دُکھ کھِینا ـــ1ـــ رہاءُ ـــ	----	ਆਵਤ ਜਾਤ ਜੋਨੀ ਦੁਖ ਖੀਨਾ ॥੧॥ ਰਹਾਉ ॥
اِنِک بسترّ سُنّدر پہِرائِیا ـــ	----	ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥
جِءُ ڈرنا کھیت ماہِ ڈرائِیا ـــ2ـــ	----	ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥
سگل سرِیر آوت سبھ کام ـــ	----	ਸਗਲ ਸਰੀਰ ਆਵਤ ਸਭ ਕਾਮ ॥
نِہپھل مانُکھُ جپےَ نہی نام ـــ3ـــ	----	ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥
کہُ نانک جا کءُ بھۓ دِئیالا ـــ	----	ਕਹੁ ਨਾਨਕ ਜਾ ਕਉ ਭਏ ਦਇਆਲਾ ॥
سادھسنّگِ مِلِ بھجہِ گوپالا[1] ـــ124ـــ55ـــ4ـــ | [1]گوپالاـ	----	ਸਾਧਸੰਗਿ ਮਿਲਿ ਭਜਹਿ ਗੋਪਾਲਾ ॥੪॥੫੫॥੧੨੪॥

گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
کلِ کلیس گُر سبدِ نِوارے --	Page# [191]	ਕਲਿ ਕਲੇਸ ਗੁਰ ਸਬਦਿ ਨਿਵਾਰੇ ॥
آوݨ جاݨ رہے سُکھ سارے --1--	----	ਆਵਣ ਜਾਣ ਰਹੇ ਸੁਖ ਸਾਰੇ ॥੧॥
بھےَ بنسے نِربھءُ ہرِ دھِیائِیا --	----	ਭੈ ਬਿਨਸੇ ਨਿਰਭਉ ਹਰਿ ਧਿਆਇਆ ॥
سادھسنّگِ ہرِ کے گُݨ گائِیا --1-- رہاءُ --	----	ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥
چرن کول رِد انّترِ دھارے --	----	ਚਰਨ ਕਵਲ ਰਿਦ ਅੰਤਰਿ ਧਾਰੇ ॥
اگنِ ساگر گُرِ پارِ اُتارے --2--	----	ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥
بُوڈت جات پُورےَ گُرِ کاڈھے --	----	ਬੂਡਤ ਜਾਤ ਪੂਰੈ ਗੁਰਿ ਕਾਢੇ ॥
جنم جنم کے ٹُوٹے گاڈھے --3--	----	ਜਨਮ ਜਨਮ ਕੇ ਟੂਟੇ ਗਾਢੇ ॥੩॥
کہُ نانک تِسُ گُر بلِہاری --	----	ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥
جِسُ بھیٹت گتِ بھئی ہماری --4--56--125--	----	ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سادھسنّگِ تا کی سرنی پرہُ --	----	ਸਾਧਸੰਗਿ ਤਾ ਕੀ ਸਰਨੀ ਪਰਹੁ ॥
منُ تنُ اپنا آگےَ دھرہُ --1--	----	ਮਨੁ ਤਨੁ ਅਪਨਾ ਆਗੈ ਧਰਹੁ ॥੧॥
انّمرِت نامُ پِیوہُ میرے بھائی --	----	ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥
سِمرِ سِمرِ سبھ تپتِ بُجھائی --1-- رہاءُ --	----	ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥੧॥ ਰਹਾਉ ॥
تجِ ابھِمانُ جنم مرݨُ نِوارہُ --	----	ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥

ہرِ کے داس کے چرنٗ نمسکارہُ --2--	----	ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥੨॥
ساسِ ساسِ پرؔبھُ منہِ سمالے --	----	ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥
سوؔ دھنُ سنّچہُ جوؔ چالےَ نالے --3--	----	ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥੩॥
تِسہِ پراپتِ جِسُ مستکِ بھاگُ --	----	ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥
کہُ نانکؔ تا کی چرنڑٗی لاگُ --126--57--4--	----	ਕਹੁ ਨਾਨਕ ਤਾ ਕੀ ਚਰਣੀ ਲਾਗੁ ॥੪॥੫੭॥੧੨੬॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
سُوکے ہرے کیۓ کھِن ماہے --	----	ਸੂਕੇ ਹਰੇ ਕੀਏ ਖਿਨ ਮਾਹੇ ॥
انمرِت دِرسٹِ سنّچِ جیواۓ --1--	----	ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥
کاٹے کسٹ پُورے گُردیو --	----	ਕਾਟੇ ਕਸਟ ਪੂਰੇ ਗੁਰਦੇਵ ॥
سیوک کءُ دِینی اپُنی سیو --1-- رہاءُ --	----	ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ ॥
مِٹِ گئی چِنّت پُنی من آسا --	----	ਮਿਟਿ ਗਈ ਚਿੰਤ ਪੁਨੀ ਮਨ ਆਸਾ ॥
کری دئِیا ستِگُرِ گُنْتاسا --2--	----	ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥
دُکھ ناٹھے سُکھ آءِ سماۓ --	----	ਦੁਖ ਨਾਠੇ ਸੁਖ ਆਇ ਸਮਾਏ ॥
ڈھِیل ن پری جا گُرِ پھُرماۓ[1] --3-- | فُرماۓ[1]-	----	ਢੀਲ ਨ ਪਰੀ ਜਾ ਗੁਰਿ ਫੁਰਮਾਏ ॥੩॥
اِچھ پُنی پُورے گُر ملے --	----	ਇਛ ਪੁਨੀ ਪੂਰੇ ਗੁਰ ਮਿਲੇ ॥
نانک تے جن سُپھل پھلے --127--58--4--	----	ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥

گَئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
تاپ گۓ پائی پّربھِ سانْتِ --	----	ਤਾਪ ਗਏ ਪਾਈ ਪ੍ਰਭਿ ਸਾਂਤਿ ॥
سِیتل بھۓ کِینی پّربھ داتِ --1--	----	ਸੀਤਲ ਭਏ ਕੀਨੀ ਪ੍ਰਭ ਦਾਤਿ ॥੧॥
پّربھ کِرپا تے بھۓ سُہیلے --	----	ਪ੍ਰਭ ਕਿਰਪਾ ਤੇ ਭਏ ਸੁਹੇਲੇ ॥
جنم جنم کے بِچھُرے میلے --1-- رہاءُ --	----	ਜਨਮ ਜਨਮ ਕੇ ਬਿਛੁਰੇ ਮੇਲੇ ॥੧॥ ਰਹਾਉ ॥
سِمرت سِمرت پّربھ کا ناءُ --	----	ਸਿਮਰਤ ਸਿਮਰਤ ਪ੍ਰਭ ਕਾ ਨਾਉ ॥
سگل روگ کا بِنسِیا تھاءُ --2--	----	ਸਗਲ ਰੋਗ ਕਾ ਬਿਨਸਿਆ ਥਾਉ ॥੨॥
سہجِ سُبھاءِ بولےَ ہرِ بانْٹی --	----	ਸਹਜਿ ਸੁਭਾਇ ਬੋਲੈ ਹਰਿ ਬਾਣੀ ॥
آٹھ پہر پّربھ سِمرہُ پّرانْٹی --3--	----	ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥
دُوکھُ دردُ جمُ نیڑِ ن آوےَ --	----	ਦੂਖੁ ਦਰਦੁ ਜਮੁ ਨੇੜਿ ਨ ਆਵੈ ॥
کہُ نانک جو ہرِ گُن گاوےَ --4--59--128--	----	ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥
گَئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
بھلے دِنس بھلے سنّجوگ --	----	ਭਲੇ ਦਿਨਸ ਭਲੇ ਸੰਜੋਗ ॥
جِتُ بھیٹے پاربّرہم نِرجوگ --1--	----	ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥
اوہ بیلا کءُ ہءُ بلِ جاءُ --	----	ਓਹ ਬੇਲਾ ਕਉ ਹਉ ਬਲਿ ਜਾਉ ॥
جِتُ میرا منُ جپےَ ہرِ ناءُ --1-- رہاءُ --	----	ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥
سپھل مُورتُ سپھل اوہ گھری --	----	ਸਫਲ ਮੂਰਤੁ ਸਫਲ ਓਹ ਘਰੀ ॥

جِتُ رسنا اُچرے ہرِ ہری --2--	----	ਜਿਤੁ ਰਸਨਾ ਉਚਰੈ ਹਰਿ ਹਰੀ ॥੨॥
سپھلُ اوہُ ماتھا سنّت نمسکارسِ --	----	ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥
چرنْ پُنیت چلہِ ہرِ مارگِ --3--	----	ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥
کہُ نانک بھلا میرا کرم --	----	ਕਹੁ ਨਾਨਕ ਭਲਾ ਮੇਰਾ ਕਰਮ ॥
جِتُ بھیٹے سادھو کے چرن --129--60--4--	----	ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥
گئُڑی مہلا[1] 5 -- | محلا[1]	Page# [192]	ਗਉੜੀ ਮਹਲਾ ੫ ॥
گُر کا سبدُ راکھُ من ماہِ --	----	ਗੁਰ ਕਾ ਸਬਦੁ ਰਾਖੁ ਮਨ ਮਾਹਿ ॥
نامُ سِمرِ چِنّتا سبھ جاہِ --1--	----	ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥
بِنُ بھگونّت ناہی ان کوءِ --	----	ਬਿਨੁ ਭਗਵੰਤ ਨਾਹੀ ਅਨ ਕੋਇ ॥
مارے راکھےَ ایکو سوءِ --1-- رہاءُ --	----	ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥
گُر کے چرنْ رِدے اُرِ دھارِ --	----	ਗੁਰ ਕੇ ਚਰਣ ਰਿਦੈ ਉਰਿ ਧਾਰਿ ॥
اگنِ ساگرُ جپ اُترہِ پارِ --2--	----	ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥
گُر مُورتِ سِءُ لاءِ دھیانُ --	----	ਗੁਰ ਮੂਰਤਿ ਸਿਉ ਲਾਇ ਧਿਆਨੁ ॥
اِیہا اُوہا پاوہِ مانُ --3--	----	ਈਹਾ ਊਹਾ ਪਾਵਹਿ ਮਾਨੁ ॥੩॥
سگل تیاگِ گُر سرنْی آئیا --	----	ਸਗਲ ਤਿਆਗਿ ਗੁਰ ਸਰਣੀ ਆਇਆ ॥
مٹے اندیسے نانک سُکھُ پائیا --130--61--4--	----	ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥
گئُڑی مہلا[1] 5 -- | محلا[1]	----	ਗਉੜੀ ਮਹਲਾ ੫ ॥

جِسُ سِمرت دُوکھُ سبھُ جاءِ --	----	ਜਿਸੁ ਸਿਮਰਤ ਦੂਖੁ ਸਭੁ ਜਾਇ ॥
نامُ رتنُ وسےَ منِ آءِ --1--	----	ਨਾਮੁ ਰਤਨੁ ਵਸੈ ਮਨਿ ਆਇ ॥੧॥
جپِ من میرے گوِنّد کی باݨی --	----	ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
سادھُو جن رامُ رسن وکھاݨی --1-- رہاءُ --	----	ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥
اِکسُ بِنُ ناہی دُوجا کوءِ --	----	ਇਕਸੁ ਬਿਨੁ ਨਾਹੀ ਦੂਜਾ ਕੋਇ ॥
جا کی دِرِسٹِ سدا سُکھُ ہوءِ --2--	----	ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥
ساجنُ مِیتُ سکھا کرِ ایکُ --	----	ਸਾਜਨੁ ਮੀਤੁ ਸਖਾ ਕਰਿ ਏਕੁ ॥
ہرِ ہرِ اکھر من مہِ لیکھُ --3--	----	ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥
روِ رہِیا سربت سُیامی --	----	ਰਵਿ ਰਹਿਆ ਸਰਬਤ ਸੁਆਮੀ ॥
گُݨ گاوےَ نانکُ انّترجامی --131--62--4--	----	ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
بھےَ مہِ رچِئو سبھُ سنّسارا --	----	ਭੈ ਮਹਿ ਰਚਿਓ ਸਭੁ ਸੰਸਾਰਾ ॥
تِسُ بھءُ ناہی جِسُ نامُ ادھارا --1--	----	ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥
بھءُ ن وِیاپےَ تیری سرݨا --	----	ਭਉ ਨ ਵਿਆਪੈ ਤੇਰੀ ਸਰਣਾ ॥
جو تُدھُ بھاوےَ سوئی کرݨا --1-- رہاءُ --	----	ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥
سوگ ہرکھ مہِ آوݨ جاݨا --	----	ਸੋਗ ਹਰਖ ਮਹਿ ਆਵਣ ਜਾਣਾ ॥

تِن سُکھُ پائِیا جو پّربھ بھاݨا --2--	----	ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥
اگنِ ساگرُ مہا وِیاپے مائِیا --	----	ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥
سے سِیتل جن ستِگُرُ پائِیا --3--	----	ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥
راکھِ لےءِ پّربھُ راکھنہارا --	----	ਰਾਖਿ ਲੇਇ ਪ੍ਰਭੁ ਰਾਖਨਹਾਰਾ ॥
کہُ نانک کِیا جنّت وِچارا --4--63--132--	----	ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥
گئُڑی مہلا[1] 5 -- | [1]محلا	----	ਗਉੜੀ ਮਹਲਾ ੫ ॥
تُمری کِرپا تے جپیۓ ناءُ --	----	ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
تُمری کِرپا تے درگہ تھاءُ --1--	----	ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
تُجھ بِنُ پاربّرہم نہی کوءِ --	----	ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
تُمری کِرپا تے سدا سُکھُ ہوءِ --1-- رہاءُ --	----	ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥
تُم منِ وسے تءُ دُوکھُ ن لاگے --	----	ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
تُمری کِرپا تے بھرّمُ بھءُ بھاگے --2--	----	ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
پاربّرہم اپرنّپر سُیامی --	----	ਪਾਰਬ੍ਰਹਮ ਅਪਰੰਪਰ ਸੁਆਮੀ ॥
سگل گھٹا کے انترجامی --3--	----	ਸਗਲ ਘਟਾ ਕੇ ਅੰਤਰਜਾਮੀ ॥੩॥
کرءُ ارداسِ[1] اپنے ستِگُر پاسِ -- | [1]عرداس	----	ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
نانک نامُ ملے سچُ راسِ --4--64--133--	----	ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥

گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
کݨ بِنا جَیسے تھوتھر تُکھا --	----	ਕਣ ਬਿਨਾ ਜੈਸੇ ਥੋਥਰ ਤੁਖਾ ॥
نام بِہُون سُونے سے مُکھا --1--	----	ਨਾਮ ਬਿਹੂਨ ਸੂਨੇ ਸੇ ਮੁਖਾ ॥੧॥
ہرِ ہرِ نامُ جپہُ نِت پرانݨی --	----	ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥
نام بِہُون دھرِگ دیہ بِگانی --1-- رہاءُ --	----	ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
نام بِنا ناہی مُکھِ بھاگُ --	----	ਨਾਮ ਬਿਨਾ ਨਾਹੀ ਮੁਖਿ ਭਾਗੁ ॥
بھرت بِہُون کہا سوہاگُ --2--	----	ਭਰਤ ਬਿਹੂਨ ਕਹਾ ਸੋਹਾਗੁ ॥੨॥
نامُ بِسارِ لگَے ان سُیاءِ --	----	ਨਾਮੁ ਬਿਸਾਰਿ ਲਗੈ ਅਨ ਸੁਆਇ ॥
تا کی آس ن پُوجے کاءِ --3--	----	ਤਾ ਕੀ ਆਸ ਨ ਪੂਜੈ ਕਾਇ ॥੩॥
کرِ کرِپا پربھ اپنی داتِ --	----	ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥
نانک نامُ جپے دِن راتِ --4--65--134--	----	ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥
گئُڑی مہلا[1] 5 -- | محلا[1]-	Page# [193]	ਗਉੜੀ ਮਹਲਾ ੫ ॥
توُن سمرتھُ توُنہَے میرا سُیامی --	----	ਤੂੰ ਸਮਰਥੁ ਤੂੰਹੈ ਮੇਰਾ ਸੁਆਮੀ ॥
سبھ کِچھ تُم تے توُن انتّرجامی --1--	----	ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥
پاربّرہم پُورن جن اوٹ --	----	ਪਾਰਬ੍ਰਹਮ ਪੂਰਨ ਜਨ ਓਟ ॥
تیری سرݨِ اُدھرہِ جن کوٹِ --1-- رہاءُ --	----	ਤੇਰੀ ਸਰਣਿ ਉਧਰਹਿ ਜਨ ਕੋਟਿ ॥੧॥ ਰਹਾਉ ॥

جیتے جیء تیتے سبھِ تیرے --	----	ਜੇਤੇ ਜੀਅ ਤੇਤੇ ਸਭਿ ਤੇਰੇ ॥
تُمری کِرپا تے سُوکھ گھنیرے --2--	----	ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ॥੨॥
جو کِچھُ ورتےَ سبھ تیرا بھاݨا --	----	ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥
ہُکمُ[1] بُوجھےَ سو سچِ سماݨا --3-- | [1]حکمُ-	----	ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥
کرِ کِرپا دِیجےَ پّربھ دانُ --	----	ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥
نانک سِمرےَ نامُ نِدھانُ --135--66--4--	----	ਨਾਨਕ ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
تا کا درسُ پائیئےَ وڈبھاگی --	----	ਤਾ ਕਾ ਦਰਸੁ ਪਾਈਐ ਵਡਭਾਗੀ ॥
جا کی رام نامِ لِو لاگی --1--	----	ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥
جا کےَ ہرِ وسِیا من ماہی --	----	ਜਾ ਕੈ ਹਰਿ ਵਸਿਆ ਮਨ ਮਾਹੀ ॥
تا کئُ دُکھُ سُپنےَ بھی ناہی --1-- رہاءُ --	----	ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥
سرب نِدھان راکھے جن ماہِ --	----	ਸਰਬ ਨਿਧਾਨ ਰਾਖੇ ਜਨ ਮਾਹਿ ॥
تا کےَ سنّگِ کِلوِکھ دُکھ جاہِ --2--	----	ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥
جن کی مہِما کتھی ن جاءِ --	----	ਜਨ ਕੀ ਮਹਿਮਾ ਕਥੀ ਨ ਜਾਇ ॥
پاربّرہمُ جنُ رہِیا سماءِ --3--	----	ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥
کرِ کِرپا پّربھ بِنءُ سُنیِجےَ --	----	ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥
داس کی دھوُرِ نانک کءُ دِیجےَ --136--67--4--	----	ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥

گئڑی مہلا 5 -- | محلا ---- ਗਉੜੀ ਮਹਲਾ ੫ ॥

ہرِ سِمرت تیری جاءِ بلاءِ -- ---- ਹਰਿ ਸਿਮਰਤ ਤੇਰੀ ਜਾਇ ਬਲਾਇ ॥

سرب کلیاݨ وسےَ منِ آءِ --1-- ---- ਸਰਬ ਕਲਿਆਣ ਵਸੈ ਮਨਿ ਆਇ ॥੧॥

بھجُ من میرے ایکو نام -- ---- ਭਜੁ ਮਨ ਮੇਰੇ ਏਕੋ ਨਾਮ ॥

جیء تیرے کےَ آوےَ کام --1-- رہاءُ -- ---- ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥

رَیݨِ دِنسُ گُݨ گاءُ اننّتا -- ---- ਰੈਣਿ ਦਿਨਸੁ ਗੁਣ ਗਾਉ ਅਨੰਤਾ ॥

گُر پُورے کا نِرمل منّتا --2-- ---- ਗੁਰ ਪੂਰੇ ਕਾ ਨਿਰਮਲ ਮੰਤਾ ॥੨॥

چھوڈِ اُپاو ایک ٹیک راکھُ -- ---- ਛੋਡਿ ਉਪਾਵ ਏਕ ਟੇਕ ਰਾਖੁ ॥

مہا پدارتھُ انمرِت رسُ چاکھُ --3-- ---- ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥

بِکھم ساگرُ تیئی جن ترے -- ---- ਬਿਖਮ ਸਾਗਰੁ ਤੇਈ ਜਨ ਤਰੇ ॥

نانک جا کءُ ندرِ کرے --4--68--137-- ---- ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥

گئڑی مہلا 5 -- | محلا ---- ਗਉੜੀ ਮਹਲਾ ੫ ॥

ہِردےَ چرن کمل پّربھ دھارے -- ---- ਹਿਰਦੈ ਚਰਨ ਕਮਲ ਪ੍ਰਭ ਧਾਰੇ ॥

پُورے ستِگُر مِلِ نِستارے --1-- ---- ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥

گووِنّد گُݨ گاوہُ میرے بھائی -- ---- ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥

مِلِ سادھو ہرِ نامُ دھِیائی --1-- رہاءُ -- ---- ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥

دُلبھ دیہ ہوئی پروانُ -- ---- ਦੁਲਭ ਦੇਹ ਹੋਈ ਪਰਵਾਨੁ ॥

ستگُر تے پائِیا نام نِیسانُ[1] ــ2ــ	----	ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥
[1]نِیشانُ ـ		
ہرِ سِمرت پُورن پدُ پائِیا ــ	----	ਹਰਿ ਸਿਮਰਤ ਪੂਰਨ ਪਦੁ ਪਾਇਆ ॥
سادھسنّگِ بھےَ بھرم مِٹائِیا ــ3ــ	----	ਸਾਧਸੰਗਿ ਭੈ ਭਰਮ ਮਿਟਾਇਆ ॥੩॥
جت کت دیکھءُ تت رہِیا سماءِ ــ	----	ਜਤ ਕਤ ਦੇਖਉ ਤਤ ਰਹਿਆ ਸਮਾਇ ॥
نانک داس ہرِ کی سرݨاءِ ــ4ــ69ــ138ــ	----	ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥
گئُڑی مہلا[1] 5 ــ ؍ [1]محلا ـ	----	ਗਉੜੀ ਮਹਲਾ ੫ ॥
گُر جی کے درسن کءُ بلِ جاءُ ــ	----	ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
جپِ جپِ جیوا ستِگُر ناءُ ــ1ــ	----	ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥
پاربرّہم پُورن گُردیو ــ	----	ਪਾਰਬ੍ਰਹਮ ਪੂਰਨ ਗੁਰਦੇਵ ॥
کرِ کرِپا لاگءُ تیری سیو ــ1ــ رہاءُ ــ	----	ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥
چرن کمل ہِردےَ اُر دھاری ــ	----	ਚਰਨ ਕਮਲ ਹਿਰਦੈ ਉਰ ਧਾਰੀ ॥
من تن دھن گُر پرّان ادھاری ــ2ــ	----	ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥
سپھل جنمُ ہووےَ پرواݨُ ــ	----	ਸਫਲ ਜਨਮੁ ਹੋਵੈ ਪਰਵਾਣੁ ॥
گُرُ پاربرّہمُ نِکٹِ کرِ جاݨُ ــ3ــ	----	ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥
سنّت دھُورِ پائیئےَ وڈبھاگی ــ	----	ਸੰਤ ਧੂਰਿ ਪਾਈਐ ਵਡਭਾਗੀ ॥
نانک گُر بھیٹت ہرِ سِءُ لِو لاگی ــ4ــ70ــ139ــ	----	ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

گئُڑی مہلا[1] 5 ۔۔ | محلا[1]۔	Page# [194]	ਗਉੜੀ ਮਹਲਾ ੫ ॥
کرے دُہکرم دِکھاوے ہورُ ۔۔	----	ਕਰੈ ਦੁਹਕਰਮ ਦਿਖਾਵੈ ਹੋਰੁ ॥
رام کی درگہ بادھا چورُ ۔۔1۔۔	----	ਰਾਮ ਕੀ ਦਰਗਹ ਬਾਧਾ ਚੋਰੁ ॥੧॥
رامُ رمے سوئی راماݨا ۔۔	----	ਰਾਮੁ ਰਮੈ ਸੋਈ ਰਾਮਾਣਾ ॥
جلِ تھلِ مہِیئلِ ایکُ سماݨا ۔۔1۔۔ رہاءُ ۔۔	----	ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥
انترِ بِکھُ مُکھِ انمرِتُ سُݨاوے ۔۔	----	ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
جم پُرِ بادھا چوٹا کھاوے ۔۔2۔۔	----	ਜਮ ਪੁਰਿ ਬਾਧਾ ਚੋਟਾ ਖਾਵੈ ॥੨॥
انِک پڑدے مہِ کماوے وِکار ۔۔	----	ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
کھِن مہِ پرگٹ ہوہِ سنسار ۔۔3۔۔	----	ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥
انترِ ساچِ نامِ رسِ راتا ۔۔	----	ਅੰਤਰਿ ਸਾਚਿ ਨਾਮਿ ਰਸਿ ਰਾਤਾ ॥
نانک تِسُ کِرپالُ بِدھاتا ۔۔4۔۔71۔۔140۔۔	----	ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥
گئُڑی مہلا[1] 5 ۔۔ | محلا[1]۔	----	ਗਉੜੀ ਮਹਲਾ ੫ ॥
رام رنّگُ کدے اُترِ ن جاءِ ۔۔	----	ਰਾਮ ਰੰਗੁ ਕਦੇ ਉਤਰਿ ਨ ਜਾਇ ॥
گُرُ پوُرا جِسُ دےءِ بُجھاءِ ۔۔1۔۔	----	ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥
ہرِ رنّگِ راتا سو منُ ساچا ۔۔	----	ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥
لال رنّگ پوُرن پُرکھُ بِدھاتا ۔۔1۔۔ رہاءُ ۔۔	----	ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

سنّتہ سنّگِ بَیِس گُن گاءِ --	----	ਸੰਤਹ ਸੰਗਿ ਬੈਸਿ ਗੁਨ ਗਾਇ ॥
تا کا رنّگُ ن اُترےَ جاءِ --2--	----	ਤਾ ਕਾ ਰੰਗੁ ਨ ਉਤਰੈ ਜਾਇ ॥੨॥
بِنُ ہرِ سِمرن سُکھُ نہی پائِیا --	----	ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥
آن رنّگ پھیکے سبھ مائِیا --3--	----	ਆਨ ਰੰਗ ਫੀਕੇ ਸਭ ਮਾਇਆ ॥੩॥
گُرِ رنّگے سے بھئے نِہال --	----	ਗੁਰਿ ਰੰਗੇ ਸੇ ਭਏ ਨਿਹਾਲ ॥
کہُ نانک گُر بھئے ہےَ دئِیال --141--72--4--	----	ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سِمرت سُیامی کِلوِکھ ناسے --	----	ਸਿਮਰਤ ਸੁਆਮੀ ਕਿਲਵਿਖ ਨਾਸੇ ॥
سُوکھ سہج آننّد نِواسے --1--	----	ਸੂਖ ਸਹਜ ਆਨੰਦ ਨਿਵਾਸੇ ॥੧॥
رام جنا کئُ رام بھروسا --	----	ਰਾਮ ਜਨਾ ਕਉ ਰਾਮ ਭਰੋਸਾ ॥
نامُ جپت سبھُ مِٹِئو انّدیسا --1-- رہاءُ --	----	ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥
سادھسنّگِ کچھُ بھءُ ن بھراتی --	----	ਸਾਧਸੰਗਿ ਕਛੁ ਭਉ ਨ ਭਰਾਤੀ ॥
گُݨ گوپال گائیِئہِ دِنُ راتی --2--	----	ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥
کرِ کِرپا پ٘ربھ بنّدھن چھوٹ --	----	ਕਰਿ ਕਿਰਪਾ ਪ੍ਰਭ ਬੰਧਨ ਛੋਟ ॥
چرݨ کمل کی دِینی اوٹ --3--	----	ਚਰਣ ਕਮਲ ਕੀ ਦੀਨੀ ਓਟ ॥੩॥
کہُ نانک منِ بھئی پرتیِتِ --	----	ਕਹੁ ਨਾਨਕ ਮਨਿ ਭਈ ਪਰਤੀਤਿ ॥
نِرمل جسُ پیِوہِ جن نیِتِ --142--73--4--	----	ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥

گئڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ہرِ چرنْی جا کا منُ لاگا --	----	ਹਰਿ ਚਰਣੀ ਜਾ ਕਾ ਮਨੁ ਲਾਗਾ ॥
دُوکھُ دردُ بھّرمُ تا کا بھاگا --1--	----	ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥
ہرِ دھن کو واپاری پُورا --	----	ਹਰਿ ਧਨ ਕੋ ਵਾਪਾਰੀ ਪੂਰਾ ॥
جِسہِ نِواجے[1] سو جنُ سُورا --1-- رہاءُ -- | [1]نِوازے-	----	ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥
جا کءُ بھئے کِرپال گُسائی --	----	ਜਾ ਕਉ ਭਏ ਕ੍ਰਿਪਾਲ ਗੁਸਾਈ ॥
سے جن لاگے گُر کی پائی --2--	----	ਸੇ ਜਨ ਲਾਗੇ ਗੁਰ ਕੀ ਪਾਈ ॥੨॥
سُوکھ سہج سانْتِ آننّدا --	----	ਸੂਖ ਸਹਜ ਸਾਂਤਿ ਆਨੰਦਾ ॥
جپ جپ جِیوے پرماننّدا --3--	----	ਜਪਿ ਜਪਿ ਜੀਵੇ ਪਰਮਾਨੰਦਾ ॥੩॥
نام راسِ سادھ سنّگِ کھاٹی --	----	ਨਾਮ ਰਾਸਿ ਸਾਧ ਸੰਗਿ ਖਾਟੀ ॥
کہُ نانک پّربھِ اپدا کاٹی --4--74--143--	----	ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥
گئڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ہرِ سمرت سبھِ مِٹہِ کلیس --	----	ਹਰਿ ਸਿਮਰਤ ਸਭਿ ਮਿਟਹਿ ਕਲੇਸ ॥
چرنْ کمل من مہِ پرویس --1--	----	ਚਰਣ ਕਮਲ ਮਨ ਮਹਿ ਪਰਵੇਸ ॥੧॥
اُچرہُ رام نامُ لکھ باری --	----	ਉਚਰਹੁ ਰਾਮ ਨਾਮੁ ਲਖ ਬਾਰੀ ॥
انّمرِت رسُ پیوہُ پّربھ پیاری --1-- رہاءُ --	----	ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥

سُوکھ سہج رس مہا اننّدا ---	----	ਸੁਖ ਸਹਜ ਰਸ ਮਹਾ ਅਨੰਦਾ ॥
جپ جپ جِیوے پرماننّدا --2--	----	ਜਪਿ ਜਪਿ ਜੀਵੇ ਪਰਮਾਨੰਦਾ ॥੨॥
کام کّرودھ لوبھ مد کھوئے ---	----	ਕਾਮ ਕ੍ਰੋਧ ਲੋਭ ਮਦ ਖੋਏ ॥
سادھ کےَ سنّگِ کِلبِکھ سبھ دھوئے --3--	----	ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥
کرِ کِرپا پّربھ دِین دئِیالا ---	----	ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
نانک دِیجےَ سادھ روالا --144--75--4--	----	ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥
گئُڑی مہلا[1] 5 --- | [1]محلا-	Page# [195]	ਗਉੜੀ ਮਹਲਾ ੫ ॥
جِس کا دِییا پَینےَ کھاءِ ---	----	ਜਿਸ ਕਾ ਦੀਆ ਪੈਨੈ ਖਾਇ ॥
تِسُ سِءُ آلسُ کِءُ بنےَ ماءِ --1--	----	ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥
کھسمُ[1] بِسارِ آن کنّمِ لاگہِ --- | [1]خصمُ-	----	ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥
کئُڈی بدلے رتنُ تِیاگہِ --1-- رہاءُ ---	----	ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥
پّربھُو تِیاگ لاگت ان لوبھا ---	----	ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥
داسِ سلامُ کرت کت سوبھا --2--	----	ਦਾਸਿ ਸਲਾਮੁ ਕਰਤ ਕਤ ਸੋਭਾ ॥੨॥
انّمرِت رسُ کھاوہِ کھان پان ---	----	ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥
جِن دِیئے تِسہِ ن جانہِ سُیان --3--	----	ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥
کہُ نانک ہم لُوݨ ہرامی[1] --- | [1]حرامی-	----	ਕਹੁ ਨਾਨਕ ਹਮ ਲੂਣ ਹਰਾਮੀ ॥

بکھِس[1] لیہُ پّربھ انّترجامی --4--76--145-- | بخشِ[1]-	----	ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
پّربھ کے چرن من ماہِ دھِیانُ --	----	ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥
سگل تِیرتھ مجن اِسنانُ --1--	----	ਸਗਲ ਤੀਰਥ ਮਜਨ ਇਸਨਾਨੁ ॥੧॥
ہرِ دِنُ ہرِ سِمرنُ میرے بھائی --	----	ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥
کوٹِ جنم کی ملُ لہِ جائی --1-- رہاءُ --	----	ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥
ہرِ کی کتھا رِد ماہِ بسائی --	----	ਹਰਿ ਕੀ ਕਥਾ ਰਿਦ ਮਾਹਿ ਬਸਾਈ ॥
من بانْچھت سگلے پھل پائی --2--	----	ਮਨ ਬਾਂਛਤ ਸਗਲੇ ਫਲ ਪਾਈ ॥੨॥
جِیون مرنُ جنمُ پروانُ --	----	ਜੀਵਨ ਮਰਣੁ ਜਨਮੁ ਪਰਵਾਨੁ ॥
جا کےَ رِدےَ وسےَ بھگوانُ --3--	----	ਜਾ ਕੈ ਰਿਦੈ ਵਸੈ ਭਗਵਾਨੁ ॥੩॥
کہُ نانک سیئی جن پُورے --	----	ਕਹੁ ਨਾਨਕ ਸੇਈ ਜਨ ਪੂਰੇ ॥
جِنا پراپتِ سادھُو دھُورے --4--77--146--	----	ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
کھادا پَیندا مُوکرِ پاءِ --	----	ਖਾਦਾ ਪੈਨਦਾ ਮੂਕਰਿ ਪਾਇ ॥
تِس نو جوہہِ دُوت دھرمراءِ --1--	----	ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥
تِسُ سِءُ بیمُکھُ جِنِ جیءُ پِنّڈُ دِینا --	----	ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥

کوٹِ جنم بھرمہِ بہُ جُونا --1-- رہاءُ --	----	ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥
ساکت کی اَیسی ہےَ رِیتِ --	----	ਸਾਕਤ ਕੀ ਐਸੀ ਹੈ ਰੀਤਿ ॥
جو کِچھُ کرےَ سگل بِپرِیتِ --2--	----	ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥
جیءُ پّراݨ جِنِ منُ تنُ دھارِیا --	----	ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥
سوئی ٹھاکرُ منہُ بِسارِیا --3--	----	ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥
بدھے بِکار لِکھے بہُ کاگر --	----	ਬਧੇ ਬਿਕਾਰ ਲਿਖੇ ਬਹੁ ਕਾਗਰ ॥
نانک اُدھرُ کرِّپا سُکھ ساگر --4--	----	ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥
پاربّرہم تیری سرݨاءِ --	----	ਪਾਰਬ੍ਰਹਮ ਤੇਰੀ ਸਰਣਾਇ ॥
بنّدھن کاٹِ ترےَ ہرِ ناءِ --1-- رہاءُ دُوجا --78--147--	----	ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
اپنے لوبھ کءُ کِینو مِیتُ --	----	ਅਪਨੇ ਲੋਭ ਕਉ ਕੀਨੋ ਮੀਤੁ ॥
سگل منورتھ مُکتِ پدُ دِیتُ --1--	----	ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥
اَیسا مِیتُ کرہُ سبھُ کوءِ --	----	ਐਸਾ ਮੀਤੁ ਕਰਹੁ ਸਭੁ ਕੋਇ ॥
جا تے بِرتھا کوءِ ن ہوءِ --1-- رہاءُ --	----	ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥
اپُنےَ سُیاءِ رِدےَ لےَ دھارِیا --	----	ਅਪੁਨੈ ਸੁਆਇ ਰਿਦੈ ਲੈ ਧਾਰਿਆ ॥
دُوکھ درد روگ سگل بِدارِیا --2--	----	ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥
رسنا گِیدھی بولت رام --	----	ਰਸਨਾ ਗੀਧੀ ਬੋਲਤ ਰਾਮ ॥
پُورن ہوئے سگلے کام --3--	----	ਪੂਰਨ ਹੋਏ ਸਗਲੇ ਕਾਮ ॥੩॥

انِک بار نانک بلِہارا --	----	ਅਨਿਕ ਬਾਰ ਨਾਨਕ ਬਲਿਹਾਰਾ ॥
سپھل درسنُ گوبِنّدُ ہمارا --4--79--148--	----	ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
کوٹِ بِگھن ہِرے کھِن ماہِ --	----	ਕੋਟਿ ਬਿਘਨ ਹਿਰੇ ਖਿਨ ਮਾਹਿ ॥
ہرِ ہرِ کتھا سادھسنّگِ سُناہِ --1--	----	ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥
پِیوت رام رسُ انّمرِت گُنْ جاسُ --	----	ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥
جپِ ہرِ چرنْ مِٹی کھُدھِ تاسُ --1-- رہاءُ --	----	ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥
سرب کلِیانْ سُکھ سہج نِدھان --	----	ਸਰਬ ਕਲਿਆਣ ਸੁਖ ਸਹਜ ਨਿਧਾਨ ॥
جا کےَ رِدےَ وسہِ بھگوان --2--	----	ਜਾ ਕੈ ਰਿਦੈ ਵਸਹਿ ਭਗਵਾਨ ॥੨॥
ائُکھدھ منّتّر تنّت سبھِ چھارُ --	Page# [196]	ਅਉਖਧ ਮੰਤ੍ਰ ਤੰਤ ਸਭਿ ਛਾਰੁ ॥
کرنَیہارُ رِدے مہِ دھارُ --3--	----	ਕਰਣੈਹਾਰੁ ਰਿਦੇ ਮਹਿ ਧਾਰੁ ॥੩॥
تجِ سبھِ بھرم بھجِئو پاربّرہمُ --	----	ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
کہُ نانک اٹل اِہُ دھرمُ --4--80--149--	----	ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
کرِ کرِپا بھیٹے گُر سوئی --	----	ਕਰਿ ਕਿਰਪਾ ਭੇਟੇ ਗੁਰ ਸੋਈ ॥
تِتُ بلِ روگُ ن بِیاپےَ کوئی --1--	----	ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥

رام رمݨ ترݨ بھےَ ساگر --	----	ਰਾਮ ਰਮਣ ਤਰਣ ਭੈ ਸਾਗਰ ॥
سرݨِ سُور پھارے جم کاگر --1-- رہاءُ --	----	ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥
ستِگُرِ منّترُ دیءُ ہرِ نام --	----	ਸਤਿਗੁਰਿ ਮੰਤ੍ਰੁ ਦੀਉ ਹਰਿ ਨਾਮ ॥
اِہ آسر پُورن بھئے کام --2--	----	ਇਹ ਆਸਰ ਪੂਰਨ ਭਏ ਕਾਮ ॥੨॥
جپ تپ سنّجم پُوری وڈِیائی --	----	ਜਪ ਤਪ ਸੰਜਮ ਪੂਰੀ ਵਡਿਆਈ ॥
گُر کِرپال ہرِ بھئے سہائی --3--	----	ਗੁਰ ਕਿਰਪਾਲ ਹਰਿ ਭਏ ਸਹਾਈ ॥੩॥
مان موہ کھوئے گُرِ بھرم --	----	ਮਾਨ ਮੋਹ ਖੋਏ ਗੁਰਿ ਭਰਮ ॥
پیکھُ نانک پسرے پاربّرہم --4--81--150--	----	ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥
گئُڑی مہلا[1] 5 -- | محلا[1]	----	ਗਉੜੀ ਮਹਲਾ ੫ ॥
بِکھےَ راج تے اندّھلا بھاری --	----	ਬਿਖੈ ਰਾਜ ਤੇ ਅੰਧੁਲਾ ਭਾਰੀ ॥
دُکھِ لاگےَ رام نامُ چِتاری --1--	----	ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥
تیرے داس کءُ تُہی وڈِیائی --	----	ਤੇਰੇ ਦਾਸ ਕਉ ਤੁਹੀ ਵਡਿਆਈ ॥
مائِیا مگنُ نرکِ لےَ جائی --1-- رہاءُ --	----	ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥
روگ گِرست چِتارے ناءُ --	----	ਰੋਗ ਗਿਰਸਤ ਚਿਤਾਰੇ ਨਾਉ ॥
بِکھُ ماتے کا ٹھئُر ن ٹھاءُ --2--	----	ਬਿਖੁ ਮਾਤੇ ਕਾ ਠਉਰ ਨ ਠਾਉ ॥੨॥
چرن کمل سِءُ لاگی پّرِیتِ --	----	ਚਰਨ ਕਮਲ ਸਿਉ ਲਾਗੀ ਪ੍ਰੀਤਿ ॥
آن سُکھا نہی آوہِ چِیتِ --3--	----	ਆਨ ਸੁਖਾ ਨਹੀ ਆਵਹਿ ਚੀਤਿ ॥੩॥

سدا سدا سِمرءُ پّربھ سُیامی --	----	ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥
مِلُ نانک ہرِ انتّرجامی --151--82--4--	----	ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
آٹھ پہر سنّگی بٹوارے --	----	ਆਠ ਪਹਰ ਸੰਗੀ ਬਟਵਾਰੇ ॥
کرِ کرِپا پّربھِ لۓ نِوارے --1--	----	ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥
اَیسا ہرِ رسُ رمہُ سبھُ کوءِ --	----	ਐਸਾ ਹਰਿ ਰਸੁ ਰਮਹੁ ਸਭੁ ਕੋਇ ॥
سرب کلا پُورن پّربھُ سوءِ --1-- رہاءُ --	----	ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥
مہا تپتِ ساگر سنّسار --	----	ਮਹਾ ਤਪਤਿ ਸਾਗਰ ਸੰਸਾਰ ॥
پّربھ کھِن مہِ پارِ اُتارݨہار --2--	----	ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥
انِک بنّدھن تورے نہی جاہِ --	----	ਅਨਿਕ ਬੰਧਨ ਤੋਰੇ ਨਹੀ ਜਾਹਿ ॥
سِمرت نام مُکتِ پھل پاہِ --3--	----	ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥
اُکتِ سِیانپ اِس تے کچھُ ناہِ --	----	ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥
کرِ کرِپا نانک گُݨ گاہِ --152--83--4--	----	ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
تھاتی پائی ہرِ کو نام --	----	ਥਾਤੀ ਪਾਈ ਹਰਿ ਕੋ ਨਾਮ ॥
بِچرُ سنّسار پُورن سبھ کام --1--	----	ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥
وڈبھاگی ہرِ کیِرتنُ گائیِۓَ --	----	ਵਡਭਾਗੀ ਹਰਿ ਕੀਰਤਨੁ ਗਾਈਐ ॥

پاربرہم توُں دیہِ ت پائیۓ --1-- رہاۓ --	----	ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥
ہرِ کے چرنْ ہردے اُرِ دھارِ --	----	ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥
بھو ساگرُ چڑِ اُترِہ پارِ --2--	----	ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥
سادھو سنّگُ کرہُ سبھُ کوءِ --	----	ਸਾਧੂ ਸੰਗੁ ਕਰਹੁ ਸਭੁ ਕੋਇ ॥
سدا کلیانْ پھِرِ دُوکھُ ن ہوءِ --3--	----	ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥
پریم بھگتِ بھجُ گُنی ندھانُ --	----	ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥
نانک درگہ پائیۓ مانُ --153--84--4--	----	ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥
گئُڑی مہلا[1] 5 -- | محلا[1]	----	ਗਉੜੀ ਮਹਲਾ ੫ ॥
جلِ تھلِ مہیئلِ پُورن ہرِ میت --	----	ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥
بھرم نسے گاۓ گُنْ نیت --1--	----	ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥
اُوٹھت سووت ہرِ سنّگِ پہرُویا --	----	ਊਠਤ ਸੋਵਤ ਹਰਿ ਸੰਗਿ ਪਹਰੂਆ ॥
جا کےَ سِمرنِ جم نہی ڈرُویا --1-- رہاۓ --	----	ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥
چرنْ کمل پربھ ردے نواسُ --	----	ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥
سگل دُوکھ کا ہوئیا ناسُ --2--	Page# [197]	ਸਗਲ ਦੂਖ ਕਾ ਹੋਇਆ ਨਾਸੁ ॥੨॥
آسا مانْ تانْ دھنُ ایک --	----	ਆਸਾ ਮਾਣੁ ਤਾਣੁ ਧਨੁ ਏਕ ॥
ساچے ساہ کی من مہِ ٹیک --3--	----	ਸਾਚੇ ਸਾਹ ਕੀ ਮਨ ਮਹਿ ਟੇਕ ॥੩॥

مہا گرِیب[1] جن سادھ اناتھ -- | [1]غرِیب-	----	ਮਹਾ ਗਰੀਬ ਜਨ ਸਾਧ ਅਨਾਥ ॥
نانک پّربھِ راکھے دے ہاتھ --154--85--4--	----	ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ہرِ ہرِ نامِ مجنُ کرِ سُوچے --	----	ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥
کوٹِ گّرہنٹ پُنّن پھل مُوچے --1-- رہاءُ --	----	ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥
ہرِ کے چرنٹ رِدے مہِ بسے --	----	ਹਰਿ ਕੇ ਚਰਣ ਰਿਦੇ ਮਹਿ ਬਸੇ ॥
جنم جنم کے کِلوِکھ نسے --1--	----	ਜਨਮ ਜਨਮ ਕੇ ਕਿਲਵਿਖ ਨਸੇ ॥੧॥
سادھسنّگِ کِیرتن پھلُ پائِیا --	----	ਸਾਧਸੰਗਿ ਕੀਰਤਨ ਫਲੁ ਪਾਇਆ ॥
جم کا مارگُ دِرسٹِ ن آئِیا --2--	----	ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥
من بچ کّرم گووِند ادھارُ --	----	ਮਨ ਬਚ ਕ੍ਰਮ ਗੋਵਿੰਦ ਅਧਾਰੁ ॥
تا تے چھُٹِئو بِکھُ سنّسارُ --3--	----	ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥
کرِ کرِپا پّربھِ کِینو اپنا --	----	ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥
نانک جاپُ جپے ہرِ جپنا --155--86--4--	----	ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
پءُ سرٹائی جِن ہرِ جاتے --	----	ਪਉ ਸਰਣਾਈ ਜਿਨਿ ਹਰਿ ਜਾਤੇ ॥
منُ تنُ سیِتلُ چرنٹ ہرِ راتے --1--	----	ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥

بھےَ بھنّجن پرّبھ منِ ن بساہی --	----	ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥
ڈرپت ڈرپت جنم بہُتُ جاہی --1-- رہاءُ --	----	ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥
جا کےَ رِدےَ بسِئو ہرِ نام --	----	ਜਾ ਕੈ ਰਿਦੈ ਬਸਿਓ ਹਰਿ ਨਾਮ ॥
سگل منورتھ تا کے پوُرن کام --2--	----	ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥
جنمُ جرا مِرتُ جِسُ واسِ --	----	ਜਨਮੁ ਜਰਾ ਮਿਰਤੁ ਜਿਸੁ ਵਾਸਿ ॥
سو سمرتھُ سِمرِ ساسِ گِراسِ --3--	----	ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥
مِیتُ ساجنُ سکھا پرّبھُ ایک --	----	ਮੀਤੁ ਸਾਜਨੁ ਸਖਾ ਪ੍ਰਭੁ ਏਕ ॥
نامُ سُیامی کا نانک ٹیک --4--87--156--	----	ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
باہرِ راکھِئو رِدےَ سمالِ --	----	ਬਾਹਰਿ ਰਾਖਿਓ ਰਿਦੈ ਸਮਾਲਿ ॥
گھرِ آۓ گووِنّدُ لےَ نالِ --1--	----	ਘਰਿ ਆਏ ਗੋਵਿੰਦੁ ਲੈ ਨਾਲਿ ॥੧॥
ہرِ ہرِ نامُ سنّتن کےَ سنّگِ --	----	ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥
منُ تنُ راتا رام کےَ رنّگِ --1-- رہاءُ --	----	ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥
گُر پرسادی ساگرُ ترِیا --	----	ਗੁਰ ਪਰਸਾਦੀ ਸਾਗਰੁ ਤਰਿਆ ॥
جنم جنم کے کِلوِکھ سبھِ ہِرِیا --2--	----	ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥
سوبھا سُرتِ نامِ بھگونّتُ --	----	ਸੋਭਾ ਸੁਰਤਿ ਨਾਮਿ ਭਗਵੰਤੁ ॥

پُورے گُر کا نِرمل منّتُ ــ3ــ	----	ਪੂਰੇ ਗੁਰ ਕਾ ਨਿਰਮਲ ਮੰਤੁ ॥੩॥
چرنٹ کمل ہِردے مہِ جاپُ ــ	----	ਚਰਣ ਕਮਲ ਹਿਰਦੇ ਮਹਿ ਜਾਪੁ ॥
نانکُ پیکھِ جِیوے پرتاپُ ــ157ــ88ــ4ــ	----	ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
گئُڑی مہلا[1] 5 ــ | [1]محلاـ	----	ਗਉੜੀ ਮਹਲਾ ੫ ॥
دھنّنُ اِہُ تھانُ گوِنّد گُنٹ گاۓ ــ	----	ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥
کُسل کھیم پّربھِ آپِ بساۓ ــ1ــ رہاءُ ــ	----	ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥
بِپتِ تہا جہا ہرِ سِمرنُ ناہی ــ	----	ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥
کوٹِ اننّد جہ ہرِ گُن گاہی ــ2ــ	----	ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੨॥
ہرِ بِسرِۓَ دُکھ روگ گھنیرے ــ	----	ਹਰਿ ਬਿਸਰਿਐ ਦੁਖ ਰੋਗ ਘਨੇਰੇ ॥
پّربھ سیوا جمُ لگےَ ن نیرے ــ3ــ	----	ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੩॥
سو وڈبھاگی نِہچل تھانُ ــ	----	ਸੋ ਵਡਭਾਗੀ ਨਿਹਚਲ ਥਾਨੁ ॥
جہ جپِۓَ پّربھ کیول نامُ ــ4ــ	----	ਜਹ ਜਪੀਐ ਪ੍ਰਭ ਕੇਵਲ ਨਾਮੁ ॥੪॥
جہ جائیۓَ تہ نالِ میرا سُیامی ــ	----	ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥
نانک کءُ مِلیا انّترجامی ــ158ــ89ــ4ــ	----	ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥
گئُڑی مہلا[1] 5 ــ | [1]محلاـ	----	ਗਉੜੀ ਮਹਲਾ ੫ ॥
جو پّرانٹی گوِنّدُ دھِیاوے ــ	----	ਜੋ ਪ੍ਰਾਣੀ ਗੋਵਿੰਦੁ ਧਿਆਵੈ ॥

پڑِیا اَنپڑِیا پرم گتِ پاوے --1--	----	ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥
سادھُو سنّگِ سِمرِ گوپال --	----	ਸਾਧੂ ਸੰਗਿ ਸਿਮਰਿ ਗੋਪਾਲ ॥
بِنُ ناوے جھُوٹھا دھنُ مالُ --1-- رہاءُ --	----	ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥
رُوپونّتُ سو چترُ سِیاݨا --	Page# [198]	ਰੂਪਵੰਤੁ ਸੋ ਚਤੁਰੁ ਸਿਆਣਾ ॥
جِنِ جنِ مانِیا پ٘ربھ کا بھاݨا --2--	----	ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥
جگ مہِ آئِیا سو پرواݨُ --	----	ਜਗ ਮਹਿ ਆਇਆ ਸੋ ਪਰਵਾਣੁ ॥
گھٹِ گھٹِ اپݨا سُیامی جاݨُ --3--	----	ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥
کہُ نانک جا کے پُورن بھاگ --	----	ਕਹੁ ਨਾਨਕ ਜਾ ਕੇ ਪੂਰਨ ਭਾਗ ॥
ہرِ چرݨی تا کا منُ لاگ --159--90--4--	----	ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
ہرِ کے داس سِءُ ساکت نہی سنّگُ --	----	ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥
اوہُ بِکھئی اوسُ رام کو رنّگُ --1-- رہاءُ --	----	ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥
من اسوار جَیسے تُری سِیگاری --	----	ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥
جِءُ کاپُرکھُ پچُارے ناری --1--	----	ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥
بَیل کءُ نیتّرا پاءِ دُہاوے --	----	ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥
گئُو چرِ سِنّگھ پاچھے پاوے --2--	----	ਗਊ ਚਰਿ ਸਿੰਘ ਪਾਛੈ ਪਾਵੈ ॥੨॥

گاڈر لے کامدھینُ کرِ پُوجی --	----	ਗਾਡਰ ਲੇ ਕਾਮਧੇਨੁ ਕਰਿ ਪੂਜੀ ॥
سئُدے کءُ دھاوےَ بِنُ پُونّجی --3--	----	ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥
نانکؔ رام نامُ جپ چِیت --	----	ਨਾਨਕ ਰਾਮ ਨਾਮੁ ਜਪਿ ਚੀਤ ॥
سِمرِ سُیامی ہرِ سا مِیت --160--91--4--	----	ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سا متِ نِرمل کِہیئت دھِیر --	----	ਸਾ ਮਤਿ ਨਿਰਮਲ ਕਹੀਅਤ ਧੀਰ ॥
رام رسائِنُ پِیوت بِیر --1--	----	ਰਾਮ ਰਸਾਇਣੁ ਪੀਵਤ ਬੀਰ ॥੧॥
ہرِ کے چرنْ ہِردےَ کرِ اوٹ --	----	ਹਰਿ ਕੇ ਚਰਣ ਹਿਰਦੈ ਕਰਿ ਓਟ ॥
جنم مرنْ تے ہووت چھوٹ --1-- رہاءُ --	----	ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥
سو تنُ نِرملُ جِتُ اُبجےَ ن پاپُ --	----	ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥
رام رنّگِ نِرمل پرتاپُ --2--	----	ਰਾਮ ਰੰਗਿ ਨਿਰਮਲ ਪਰਤਾਪੁ ॥੨॥
سادھسنّگِ مِٹِ جات بِکار --	----	ਸਾਧਸੰਗਿ ਮਿਟਿ ਜਾਤ ਬਿਕਾਰ ॥
سبھ تے اُوچ ایہو اُپکار --3--	----	ਸਭ ਤੇ ਊਚ ਏਹੋ ਉਪਕਾਰ ॥੩॥
پ٘ریم بھگتِ راتے گوپال --	----	ਪ੍ਰੇਮ ਭਗਤਿ ਰਾਤੇ ਗੋਪਾਲ ॥
نانکؔ جاچےَ سادھ روال --161--92--4--	----	ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥

گئُڑی مہلا 5 -- | محلا- ---- ਗਉੜੀ ਮਹਲਾ ੫ ॥

اَیسی پ٘ریِت گووِنّد سِءُ لاگی -- ---- ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥

میلِ لئے پُورن وڈبھاگی --1-- رہاءُ -- ---- ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥

بھرتاپیکھِ بِگسےَ جِءُ ناری -- ---- ਭਰਤਾ ਪੇਖਿ ਬਿਗਸੈ ਜਿਉ ਨਾਰੀ ॥

تِءُ ہرِ جنُ جیِوےَ نامُ چِتاری --1-- ---- ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥

پُوت پیکھِ جِءُ جیِوت ماتا -- ---- ਪੂਤ ਪੇਖਿ ਜਿਉ ਜੀਵਤ ਮਾਤਾ ॥

اوتِ پوتِ جنُ ہرِ سِءُ راتا --2-- ---- ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥

لوبھی اندُ کرےَ پیکھِ دھنا -- ---- ਲੋਭੀ ਅਨਦੁ ਕਰੈ ਪੇਖਿ ਧਨਾ ॥

جن چرن کمل سِءُ لاگو منا --3-- ---- ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥

بِسرُ نہی اِکُ تِلُ داتار -- ---- ਬਿਸਰੁ ਨਹੀ ਇਕੁ ਤਿਲੁ ਦਾਤਾਰ ॥

نانک کے پ٘ربھ پ٘ران ادھار --162--93--4-- ---- ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥

گئُڑی مہلا 5 -- | محلا- ---- ਗਉੜੀ ਮਹਲਾ ੫ ॥

رام رسائِݨ جو جن گیدھے -- ---- ਰਾਮ ਰਸਾਇਣਿ ਜੋ ਜਨ ਗੀਧੇ ॥

چرن کمل پ٘ریم بھگتی بیدھے --1-- رہاءُ -- ---- ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥

آن رسا دِیسہِ سبھِ چھارُ -- ---- ਆਨ ਰਸਾ ਦੀਸਹਿ ਸਭਿ ਛਾਰੁ ॥

نام بِنا نِہپھل سنّسار --1-- ---- ਨਾਮ ਬਿਨਾ ਨਿਹਫਲ ਸੰਸਾਰ ॥੧॥

اندھ کُوپ تے کاڈھے آپ -- ---- ਅੰਧ ਕੂਪ ਤੇ ਕਾਢੇ ਆਪਿ ॥

گُݨ گووِنّد اچرج پرتاپ --2--	----	ਗੁਣ ਗੋਵਿੰਦ ਅਚਰਜ ਪਰਤਾਪ ॥੨॥
وݨِ ترِݨ ترِبھوݨ پُورن گوپال --	----	ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥
برہم پسارُ جیء سنّگِ دئِیال --3--	----	ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥
کہُ نانک سا کتھنی سارُ --	----	ਕਹੁ ਨਾਨਕ ਸਾ ਕਥਨੀ ਸਾਰੁ ॥
مانِ لیتُ جِسُ سِرجنہارُ --163--94--4--	----	ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
نِیترِت ناوݨُ رام سرِ کیِجے --	----	ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥
جھولِ مہا رسُ ہرِ انّمرِتُ پیِجے --1-- رہاءُ --	----	ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥
نِرمل اُدکُ گووِنّد کا نام --	----	ਨਿਰਮਲ ਉਦਕੁ ਗੋਵਿੰਦ ਕਾ ਨਾਮ ॥
مجنُ کرت پُورن سبھِ کام --1--	----	ਮਜਨੁ ਕਰਤ ਪੂਰਨ ਸਭਿ ਕਾਮ ॥੧॥
سنّتسنّگِ تہ گوسٹِ ہوءِ --	Page# [199]	ਸੰਤਸੰਗਿ ਤਹ ਗੋਸਟਿ ਹੋਇ ॥
کوٹِ جنم کے کِلوِکھ کھوءِ --2--	----	ਕੋਟਿ ਜਨਮ ਕੇ ਕਿਲਵਿਖ ਖੋਇ ॥੨॥
سِمرہِ سادھ کرہِ آننّدُ --	----	ਸਿਮਰਹਿ ਸਾਧ ਕਰਹਿ ਆਨੰਦੁ ॥
منِ تنِ روِیا پرمانّدُ --3--	----	ਮਨਿ ਤਨਿ ਰਵਿਆ ਪਰਮਾਨੰਦੁ ॥੩॥
جِسہِ پراپتِ ہرِ چرݨ نِدھان --	----	ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥
نانک داس تِسہِ کُربان[1] --164--95--4-- | قُربان[1]-	----	ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥

گئڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سو کچھُ کرِ جِتُ مَیلُ ن لاگےَ --	----	ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥
ہرِ کیِرتن مہِ ایہُ منُ جاگےَ --1-- رہاءُ --	----	ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥
ایکو سِمرِ ن دُوجا بھاءُ --	----	ਏਕੋ ਸਿਮਰਿ ਨ ਦੂਜਾ ਭਾਉ ॥
سنّتسنّگِ جپِ کیول ناءُ --1--	----	ਸੰਤਸੰਗਿ ਜਪਿ ਕੇਵਲ ਨਾਉ ॥੧॥
کرم دھرم نیم بّرت پوُجا --	----	ਕਰਮ ਧਰਮ ਨੇਮ ਬ੍ਰਤ ਪੂਜਾ ॥
پاربّرہم بِنُ جانُ ن دُوجا --2--	----	ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥
تا کی پوُرن ہوئی گھال --	----	ਤਾ ਕੀ ਪੂਰਨ ਹੋਈ ਘਾਲ ॥
جا کی پّرِیتِ اپُنے پّربھ نالِ --3--	----	ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥
سو بَیسنو ہےَ اپر اپارُ --	----	ਸੋ ਬੈਸਨੋ ਹੈ ਅਪਰ ਅਪਾਰੁ ॥
کہُ نانک جِنِ تجے بِکار --4--96--165--	----	ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥
گئڑی مہلا[1] 5 -- | [1]محلا-	----	ਗਉੜੀ ਮਹਲਾ ੫ ॥
جِیوت چھاڈِ جاہِ دیوانے --	----	ਜੀਵਤ ਛਾਡਿ ਜਾਹਿ ਦੇਵਾਨੇ ॥
مُئِیا اُن تے کو ورسانْنے --1--	----	ਮੁਇਆ ਉਨ ਤੇ ਕੋ ਵਰਸਾਂਨੇ ॥੧॥
سِمرِ گوۄِنّدُ منِ تنِ دھُرِ لِکھِیا --	----	ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥
کاہوُ کاج ن آوت بِکھِیا --1-- رہاءُ --	----	ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥
بکھےَ ٹھگئُری جِنِ جِنِ کھائی --	----	ਬਿਖੈ ਠਗਉਰੀ ਜਿਨਿ ਜਿਨਿ ਖਾਈ ॥

تا کی ترِسنا کبھوںّ ن جائی --2--	----	ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥
دارن دُکھ دُتر سنّسارُ --	----	ਦਾਰਨ ਦੁਖ ਦੁਤਰ ਸੰਸਾਰੁ ॥
رام نام بِنُ کَیسے اُترِس پارِ --3--	----	ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥
سادھ سنّگِ مِلِ دُءِ کُل سادھِ --	----	ਸਾਧ ਸੰਗਿ ਮਿਲਿ ਦੁਇ ਕੁਲ ਸਾਧਿ ॥
رام نام نانک آرادھِ --166--97--4--	----	ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
گرِیبا[1] اُپرِ جِ کھنّجَے داڑی -- | [1]غرِیبا-	----	ਗਰੀਬਾ ਉਪਰਿ ਜਿ ਖਿੰਜੈ ਦਾੜੀ ॥
پاربرّہمِ سا اگنِ مہِ ساڑی --1--	----	ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥
پُورا نِیاءُ کرے کرتارُ --	----	ਪੂਰਾ ਨਿਆਉ ਕਰੇ ਕਰਤਾਰੁ ॥
اپُنے داس کءُ راکھنہارُ --1-- رہاءُ --	----	ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥
آدِ جُگادِ پرّگٹِ پرتاپُ --	----	ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥
نِنّدکُ مُیا اُپجِ وڈ تاپُ --2--	----	ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥
تِنِ مارِیا جِ رکھےَ ن کوءِ --	----	ਤਿਨਿ ਮਾਰਿਆ ਜਿ ਰਖੈ ਨ ਕੋਇ ॥
آگےَ پاچھےَ منّدی سوءِ --3--	----	ਆਗੈ ਪਾਛੈ ਮੰਦੀ ਸੋਇ ॥੩॥
اپُنے داس راکھےَ کنّٹھِ لاءِ --	----	ਅਪੁਨੇ ਦਾਸ ਰਾਖੈ ਕੰਠਿ ਲਾਇ ॥
سرنِٹ نانک ہرِ نامُ دھِیاءِ --167--98--4--	----	ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥

مہجرُ[1] جھوٹھا کیتوں آپ -- | [1]محضر-	----	ਮਹਜਰੁ ਝੂਠਾ ਕੀਤੋਨੁ ਆਪਿ ॥
پاپی کءُ لاگا سنّتاپ --1--	----	ਪਾਪੀ ਕਉ ਲਾਗਾ ਸੰਤਾਪੁ ॥੧॥
جِسہِ سہائی گوبِدُ میرا --	----	ਜਿਸਹਿ ਸਹਾਈ ਗੋਬਿਦੁ ਮੇਰਾ ॥
تِس کءُ جمُ نہی آوے نیرا --1-- رہاءُ --	----	ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥
ساچی درگہ بولے کُوڑُ --	----	ਸਾਚੀ ਦਰਗਹ ਬੋਲੈ ਕੂੜੁ ॥
سِرُ ہاتھ پچھوڑے اندھا مُوڑُ --2--	----	ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥
روگ بیاپے کردے پاپ --	----	ਰੋਗ ਬਿਆਪੇ ਕਰਦੇ ਪਾਪ ॥
ادلی[1] ہوءِ بیٹھا پرّبھُ آپ --3-- | [1]عدلی-	----	ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥
اپن کمائِۓ آپے بادھے --	----	ਅਪਨ ਕਮਾਇਐ ਆਪੇ ਬਾਧੇ ॥
درب گئیا سبھُ جیء کے ساتھے --4--	----	ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥
نانک سرنِ پرے دربارِ --	----	ਨਾਨਕ ਸਰਨਿ ਪਰੇ ਦਰਬਾਰਿ ॥
راکھی پیج میرے کرتارِ --168--99--5--	----	ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
جن کی دھورِ من میٹھ کھٹانی --	----	ਜਨ ਕੀ ਧੂਰਿ ਮਨ ਮੀਠ ਖਟਾਨੀ ॥
پُورب کرمِ لِکھیا دھُرِ پرّانی --1-- رہاءُ --	----	ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥
اہنّبُدھِ من پُورِ تھدھائی --	Page# [200]	ਅਹੰਬੁਧਿ ਮਨ ਪੂਰਿ ਥਿਧਾਈ ॥

سادھ دھورِ کرِ سُدھ منّجائی --1--	----	ਸਾਧ ਧੂਰਿ ਕਰਿ ਸੁਧ ਮੰਜਾਈ ॥੧॥
انِک جلا جے دھووے دیہی --	----	ਅਨਿਕ ਜਲਾ ਜੇ ਧੋਵੈ ਦੇਹੀ ॥
مَیلُ ن اُترے سُدھُ ن تیہی --2--	----	ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥
ستِگُرُ بھیٹِئو سدا کرِپال --	----	ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥
ہرِ سِمرِ سِمرِ کاٹِیا بھءُ کال --3--	----	ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥
مُکتِ بھُگتِ جُگتِ ہرِ ناءُ --	----	ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥
پّریم بھگتِ نانک گُنْ گاءُ --169--100--4--	----	ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
جِیون پدوی ہرِ کے داس --	----	ਜੀਵਨ ਪਦਵੀ ਹਰਿ ਕੇ ਦਾਸ ॥
جِن مِلِیا آتم پرگاسُ --1--	----	ਜਿਨ ਮਿਲਿਆ ਆਤਮ ਪਰਗਾਸੁ ॥੧॥
ہرِ کا سِمرنُ سُنِ من کانی --	----	ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥
سُکھُ پاوہِ ہرِ دُیار پرانی --1-- رہاءُ --	----	ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥
آٹھ پہر دھِیائیَۓ گوپالُ --	----	ਆਠ ਪਹਰ ਧਿਆਈਐ ਗੋਪਾਲੁ ॥
نانک درسنُ دیکھِ نِہالُ --170--101--2--	----	ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
سانْتِ بھئی گُر گوبِدِ پائی --	----	ਸਾਂਤਿ ਭਈ ਗੁਰ ਗੋਬਿਦਿ ਪਾਈ ॥

تاپ پاپ بنسے میرے بھائی --1-- رہاءُ --	----	ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥
رام نامُ نِت رسن بکھان --	----	ਰਾਮ ਨਾਮੁ ਨਿਤ ਰਸਨ ਬਖਾਨ ॥
بنسے روگ بھئے کلِیان --1--	----	ਬਿਨਸੇ ਰੋਗ ਭਏ ਕਲਿਆਨ ॥੧॥
پاربّرہم گُݨ اگم بیچار --	----	ਪਾਰਬ੍ਰਹਮ ਗੁਣ ਅਗਮ ਬੀਚਾਰ ॥
سادھُو سنّگمِ ہےَ نِستار --2--	----	ਸਾਧੂ ਸੰਗਮਿ ਹੈ ਨਿਸਤਾਰ ॥੨॥
نِرمل گُݨ گاوہُ نِت نیت --	----	ਨਿਰਮਲ ਗੁਣ ਗਾਵਹੁ ਨਿਤ ਨੀਤ ॥
گئی بِیادھِ اُبرے جن مِیت --3--	----	ਗਈ ਬਿਆਧਿ ਉਬਰੇ ਜਨ ਮੀਤ ॥੩॥
من بچ کرّم پرّبھُ اپنا دھِیائی --	----	ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥
نانک داس تیری سرݨائی --171--102--4--	----	ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
نیتّر پرّگاسُ کِیا گُردیو --	----	ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
بھرم گئے پُورن بھئی سیو --1-- رہاءُ --	----	ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥
سِیتلا تے رکھِیا بِہاری --	----	ਸੀਤਲਾ ਤੇ ਰਖਿਆ ਬਿਹਾਰੀ ॥
پاربّرہم پرّبھ کِرپا دھاری --1--	----	ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
نانک نامُ جپےَ سو جِیوےَ --	----	ਨਾਨਕ ਨਾਮੁ ਜਪੈ ਸੋ ਜੀਵੈ ॥

سادھسنگِ ہرِ انّمرِتُ پِیوے --172--103--2--	----	ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
دھنُ اوہُ مستکُ دھنُ تیرے نیت --	----	ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥
دھنُ اوءِ بھگت جِن تُم سنّگِ ہیت --1--	----	ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥
نام بِنا کَیسے سُکھُ لہیِئَے --	----	ਨਾਮ ਬਿਨਾ ਕੈਸੇ ਸੁਖੁ ਲਹੀਐ ॥
رسنا رام نام جسُ کہیِئَے --1-- رہاءُ --	----	ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥
تِن اُوپرِ جائیِئَے کُربانُْ[1] -- | [1]قُربانُْ-	----	ਤਿਨ ਊਪਰਿ ਜਾਈਐ ਕੁਰਬਾਣੁ ॥
نانک جِنِ جپِیا نِربانُْ --173--104--2--	----	ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
تُوںہَے مسلتِ[1] تُوںہَے نالِ -- | [1]مصلتِ-	----	ਤੂੰਹੈ ਮਸਲਤਿ ਤੂੰਹੈ ਨਾਲਿ ॥
تُوہے راکھہِ سارِ سمالِ --1--	----	ਤੂਹੈ ਰਾਖਹਿ ਸਾਰਿ ਸਮਾਲਿ ॥੧॥
اَیسا رامُ دِین دُنی سہائی --	----	ਐਸਾ ਰਾਮੁ ਦੀਨ ਦੁਨੀ ਸਹਾਈ ॥
داس کی پَیج رکھَے میرے بھائی --1-- رہاءُ --	----	ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥
آگےَ آپِ اِہُ تھانُ وسِ جا کَے --	----	ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥
آٹھ پہر منُ ہرِ کءُ جاپے --2--	----	ਆਠ ਪਹਰ ਮਨੁ ਹਰਿ ਕਉ ਜਾਪੈ ॥੨॥

پتِ پرواݨُ سچُ نِیساݨُ[1] -- | [1]نیشاݨُ-	----	ਪਤਿ ਪਰਵਾਣੁ ਸਚੁ ਨੀਸਾਣੁ ॥
جا کءُ آپِ کرہِ پھُرمانُ[1] --3-- | [1]فُرمانُ-	----	ਜਾ ਕਉ ਆਪਿ ਕਰਹਿ ਫੁਰਮਾਨੁ ॥੩॥
آپے داتا آپِ پرِتپالِ --	----	ਆਪੇ ਦਾਤਾ ਆਪਿ ਪ੍ਰਤਿਪਾਲਿ ॥
نِت نِت نانکُ رام نامُ سمالِ --4--105--174--	----	ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ستِگُرُ پُورا بھئِیا کِرپالُ --	----	ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥
ہِردے وسِیا سدا گُپالُ --1--	----	ਹਿਰਦੈ ਵਸਿਆ ਸਦਾ ਗੁਪਾਲੁ ॥੧॥
رامُ روت سد ہی سُکھُ پائِیا --	----	ਰਾਮੁ ਰਵਤ ਸਦ ਹੀ ਸੁਖੁ ਪਾਇਆ ॥
مِئیا کری پُورن ہرِ رائِیا --1-- رہاءُ --	Page# [201]	ਮਇਆ ਕਰੀ ਪੂਰਨ ਹਰਿ ਰਾਇਆ ॥੧॥ ਰਹਾਉ ॥
کہُ نانک جا کے پُورے بھاگ --	----	ਕਹੁ ਨਾਨਕ ਜਾ ਕੇ ਪੂਰੇ ਭਾਗ ॥
ہرِ ہرِ نامُ استھِرُ سوہاگُ --2--106--	----	ਹਰਿ ਹਰਿ ਨਾਮੁ ਅਸਥਿਰੁ ਸੋਹਾਗੁ ॥੨॥੧੦੬॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
دھوتی کھول وِچھاۓ ہیٹھِ --	----	ਧੋਤੀ ਖੋਲਿ ਵਿਛਾਏ ਹੇਠਿ ॥
گردھپ وانگُو لاہے پیٹِ --1--	----	ਗਰਧਪ ਵਾਂਗੂ ਲਾਹੇ ਪੇਟਿ ॥੧॥
بِنُ کرتُوتی مُکتِ ن پائیۓ --	----	ਬਿਨੁ ਕਰਤੂਤੀ ਮੁਕਤਿ ਨ ਪਾਈਐ ॥
مُکتِ پدارتھُ نامُ دھِیائیۓ --1-- رہاءُ --	----	ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥

پُوجا تِلک کرت اِسناناں --	----	ਪੂਜਾ ਤਿਲਕ ਕਰਤ ਇਸਨਾਨਾਂ ॥
چھُری کاڈھِ لیوے ہتھِ دانا --2--	----	ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥
بیدُ پڑے مُکھِ میٹھی بانٔی --	----	ਬੇਦੁ ਪੜੈ ਮੁਖਿ ਮੀਠੀ ਬਾਣੀ ॥
جِیا کُہت ن سنّگے پرانٔی --3--	----	ਜੀਆ ਕੁਹਤ ਨ ਸੰਗੈ ਪਰਾਣੀ ॥੩॥
کہُ نانک جِسُ کِرپا دھارے --	----	ਕਹੁ ਨਾਨਕ ਜਿਸੁ ਕਿਰਪਾ ਧਾਰੈ ॥
ہِردا سُدھُ بّرہمُ بیچارے --4--107--	----	ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
تھِرُ گھرِ بیَسہُ ہرِ جن پِیارے --	----	ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ستِگُرِ تُمرے کاج سوارے --1-- رہاءُ --	----	ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
دُسٹ دُوت پریسرِ مارے --	----	ਦੁਸਟ ਦੂਤ ਪਰਮੇਸਰਿ ਮਾਰੇ ॥
جن کی پیَج رکھی کرتارے --1--	----	ਜਨ ਕੀ ਪੈਜ ਰਖੀ ਕਰਤਾਰੇ ॥੧॥
بادِساہ[1] ساہ سبھ وسِ کرِ دِنے -- | [1]بادِشاہ-	----	ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
انّمرِت نام مہا رس پینے --2--	----	ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥
نِربھءُ ہوءِ بھجہُ بھگوان --	----	ਨਿਰਭਉ ਹੋਇ ਭਜਹੁ ਭਗਵਾਨ ॥
سادھسنّگتِ مِلِ کینو دانُ --3--	----	ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥
سرنِٹ پرے پّربھ انّترجامی --	----	ਸਰਣਿ ਪਰੇ ਪ੍ਰਭ ਅੰਤਰਜਾਮੀ ॥
نانک اوٹ پکری پّربھ سُیامی --108--4--	----	ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

گئُڑی مہلا[1] 5 ـــ | محلا[1]ـ	----	ਗਉੜੀ ਮਹਲਾ ੫ ॥
ہرِ سنّگِ راتے بھاہِ ن جلےَ ـــ	----	ਹਰਿ ਸੰਗਿ ਰਾਤੇ ਭਾਹਿ ਨ ਜਲੈ ॥
ہرِ سنّگِ راتے مائِیا نہی چھلےَ ـــ	----	ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥
ہرِ سنّگِ راتے نہی ڈُوبےَ جلا ـــ	----	ਹਰਿ ਸੰਗਿ ਰਾਤੇ ਨਹੀ ਡੂਬੈ ਜਲਾ ॥
ہرِ سنّگِ راتے سُپھل پھلا ـــ1ـــ	----	ਹਰਿ ਸੰਗਿ ਰਾਤੇ ਸੁਫਲ ਫਲਾ ॥੧॥
سبھ بھےَ مِٹہِ تُمارےَ ناءِ ـــ	----	ਸਭ ਭੈ ਮਿਟਹਿ ਤੁਮਾਰੈ ਨਾਇ ॥
بھیٹت سنّگِ ہرِ ہرِ گُن گاءِ ـــ رہاءُ ـــ	----	ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥
ہرِ سنّگِ راتے مٹےَ سبھ چِنّتا ـــ	----	ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ ॥
ہرِ سِءُ سو رچےَ جِسُ سادھ کا منّتا ـــ	----	ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥
ہرِ سنّگِ راتے جم کی نہی ترّاس ـــ	----	ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ ॥
ہرِ سنّگِ راتے پُورن آس ـــ2ـــ	----	ਹਰਿ ਸੰਗਿ ਰਾਤੇ ਪੂਰਨ ਆਸ ॥੨॥
ہرِ سنّگِ راتے دُوکھُ ن لاگےَ ـــ	----	ਹਰਿ ਸੰਗਿ ਰਾਤੇ ਦੂਖੁ ਨ ਲਾਗੈ ॥
ہرِ سنّگِ راتا اندِنُ جاگےَ ـــ	----	ਹਰਿ ਸੰਗਿ ਰਾਤਾ ਅਨਦਿਨੁ ਜਾਗੈ ॥
ہرِ سنّگِ راتا سہج گھرِ وسےَ ـــ	----	ਹਰਿ ਸੰਗਿ ਰਾਤਾ ਸਹਜ ਘਰਿ ਵਸੈ ॥
ہرِ سنّگِ راتے بھرّمُ بھءُ نسےَ ـــ3ـــ	----	ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥੩॥
ہرِ سنّگِ راتے متِ اُوتم ہوءِ ـــ	----	ਹਰਿ ਸੰਗਿ ਰਾਤੇ ਮਤਿ ਊਤਮ ਹੋਇ ॥
ہرِ سنّگِ راتے نِرمل سوءِ ـــ	----	ਹਰਿ ਸੰਗਿ ਰਾਤੇ ਨਿਰਮਲ ਸੋਇ ॥
کہُ نانک تِن کءُ بلِ جائی ـــ	----	ਕਹੁ ਨਾਨਕ ਤਿਨ ਕਉ ਬਲਿ ਜਾਈ ॥

جِن کےُ پّربھُ میرا بِسرت ناہی --4--109--	----	ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥੪॥੧੦੯॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
اُدمُ کرت سِیتل من بھۓ --	----	ਉਦਮੁ ਕਰਤ ਸੀਤਲ ਮਨ ਭਏ ॥
مارگِ چلت سگل دُکھ گۓ --	----	ਮਾਰਗਿ ਚਲਤ ਸਗਲ ਦੁਖ ਗਏ ॥
نامُ جپت منِ بھۓ اننّد --	----	ਨਾਮੁ ਜਪਤ ਮਨਿ ਭਏ ਅਨੰਦ ॥
رسِ گاۓ گُن پرماننّد --1--	----	ਰਸਿ ਗਾਏ ਗੁਨ ਪਰਮਾਨੰਦ ॥੧॥
کھیم بھِئیا کُسل گھرِ آۓ --	----	ਖੇਮ ਭਇਆ ਕੁਸਲ ਘਰਿ ਆਏ ॥
بھیٹت سادھسنّگِ گئی بلاۓ -- رہاءُ --	----	ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥
نیتّر پُنِیت پیکھت ہی درس --	----	ਨੇਤ੍ਰ ਪੁਨੀਤ ਪੇਖਤ ਹੀ ਦਰਸ ॥
دھنِ مستک چرن کمل ہی پرس --	----	ਧਨਿ ਮਸਤਕ ਚਰਨ ਕਮਲ ਹੀ ਪਰਸ ॥
گوبِنّد کی ٹہل سپھل اِہ کانْئِیا --	----	ਗੋਬਿੰਦ ਕੀ ਟਹਲ ਸਫਲ ਇਹ ਕਾਂਇਆ ॥
سنّت پّرسادِ پرم پدُ پائِیا --2--	Page# [202]	ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥
جن کی کینی آپِ سہاءِ --	----	ਜਨ ਕੀ ਕੀਨੀ ਆਪਿ ਸਹਾਇ ॥
سُکھُ پائِیا لگِ داسہ پاءِ --	----	ਸੁਖੁ ਪਾਇਆ ਲਗਿ ਦਾਸਹ ਪਾਇ ॥
آپُ گئِیا تا آپہِ بھۓ --	----	ਆਪੁ ਗਇਆ ਤਾ ਆਪਹਿ ਭਏ ॥
کّرِپا نِدھان کی سرنی پۓ --3--	----	ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥
جو چاہت سوئی جب پائِیا --	----	ਜੋ ਚਾਹਤ ਸੋਈ ਜਬ ਪਾਇਆ ॥
تب ڈھونّڈھن کہا کو جائِیا --	----	ਤਬ ਢੂੰਢਨ ਕਹਾ ਕੋ ਜਾਇਆ ॥

اِستھِر بھئے بسے سُکھ آسن --	----	ਅਸਥਿਰ ਭਏ ਬਸੇ ਸੁਖ ਆਸਨ ॥
گُر پّرسادِ نانک سُکھ باسن --4--110--	----	ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
کوٹِ مجن کینو اِسنان --	----	ਕੋਟਿ ਮਜਨ ਕੀਨੋ ਇਸਨਾਨ ॥
لاکھ ارب کھرب دِینو دانُ --	----	ਲਾਖ ਅਰਬ ਖਰਬ ਦੀਨੋ ਦਾਨੁ ॥
جا منِ وسِئو ہرِ کو نامُ --1--	----	ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥
سگل پوِت گُن گاءِ گُپال --	----	ਸਗਲ ਪਵਿਤ ਗੁਨ ਗਾਇ ਗੁਪਾਲ ॥
پاپ مِٹہِ سادھُو سرنِ دئِیال -- رہاءُ --	----	ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥
بہُتُ اُردھ تپ سادھن سادھے --	----	ਬਹੁਤੁ ਉਰਧ ਤਪ ਸਾਧਨ ਸਾਧੇ ॥
انِک لابھ منورتھ لادھے --	----	ਅਨਿਕ ਲਾਭ ਮਨੋਰਥ ਲਾਧੇ ॥
ہرِ ہرِ نام رسن آرادھے --2--	----	ਹਰਿ ਹਰਿ ਨਾਮ ਰਸਨ ਆਰਾਧੇ ॥੨॥
سِمّرِتِ ساست بید بکھانے --	----	ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥
جوگ گِیان سِدھ سُکھ جانے --	----	ਜੋਗ ਗਿਆਨ ਸਿਧ ਸੁਖ ਜਾਨੇ ॥
نامُ جپت پّربھ سِءُ من مانے --3--	----	ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥
اگادھِ بودھِ ہرِ اگم اپارے --	----	ਅਗਾਧਿ ਬੋਧਿ ਹਰਿ ਅਗਮ ਅਪਾਰੇ ॥
نامُ جپت نامُ رِدے بیچارے --	----	ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥
نانک کءُ پّربھ کِرپا دھارے --4--111--	----	ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥
گئُڑی م: 5 --	----	ਗਉੜੀ ਮਃ ੫ ॥

سِمرِ سِمرِ سِمرِ سُکھُ پائِیا --	----	ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
چرن کمل گُر رِدےَ بسائِیا --1--	----	ਚਰਨ ਕਮਲ ਗੁਰ ਰਿਦੈ ਬਸਾਇਆ ॥੧॥
گُر گوبِنّدُ پاربّرہمُ پوُرا --	----	ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
تِسہِ ارادھِ میرا منُ دھِیرا -- رہاءُ --	----	ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥
اندِنُ جپءُ گُرو گُر نام --	----	ਅਨਦਿਨੁ ਜਪਉ ਗੁਰੂ ਗੁਰ ਨਾਮ ॥
تا تے سِدھِ بھۓ سگل کاںم --2--	----	ਤਾ ਤੇ ਸਿਧਿ ਭਏ ਸਗਲ ਕਾਂਮ ॥੨॥
درسن دیکھِ سِیتل من بھۓ --	----	ਦਰਸਨ ਦੇਖਿ ਸੀਤਲ ਮਨ ਭਏ ॥
جنم جنم کے کِلبِکھ گۓ --3--	----	ਜਨਮ ਜਨਮ ਕੇ ਕਿਲਬਿਖ ਗਏ ॥੩॥
کہُ نانک کہا بھےَ بھائی --	----	ਕਹੁ ਨਾਨਕ ਕਹਾ ਭੈ ਭਾਈ ॥
اپنے سیوک کی آپِ پیَج رکھائی --112--4--	----	ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
اپنے سیوک کءُ آپِ سہائی --	----	ਅਪਨੇ ਸੇਵਕ ਕਉ ਆਪਿ ਸਹਾਈ ॥
نِت پ٘رتِپارےَ باپ جَیسے مائی --1--	----	ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥
پ٘ربھ کی سرنِ اُبرےَ سبھ کوءِ --	----	ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥
کرن کراون پوُرن سچُ سوءِ -- رہاءُ --	----	ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥
اب منِ بسِیا کرنَیہارا --	----	ਅਬ ਮਨਿ ਬਸਿਆ ਕਰਨੈਹਾਰਾ ॥
بھےَ بِنسے آتم سُکھ سارا --2--	----	ਭੈ ਬਿਨਸੇ ਆਤਮ ਸੁਖ ਸਾਰਾ ॥੨॥
کرِ کِرپا اپنے جن راکھے --	----	ਕਰਿ ਕਿਰਪਾ ਅਪਨੇ ਜਨ ਰਾਖੇ ॥

جنم جنم کے کِلبِکھ لاتھے --3-- ---- ਜਨਮ ਜਨਮ ਕੇ ਕਿਲਬਿਖ ਲਾਥੇ ॥੩॥

کہنُ ن جاءِ پّربھ کی وڈِیائی -- ---- ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥

نانک داس سدا سرنائی --4--113-- ---- ਨਾਨਕ ਦਾਸ ਸਦਾ ਸਰਨਾਈ ॥੪॥੧੧੩॥

راگُ گئُڑی چیتی مہلا 5 دُپدے | محلا ---- ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ

ੴ سِتگُر پّرسادِ -- ---- ੴ ਸਤਿਗੁਰ ਪ੍ਰਸਾਦਿ ॥

رام کو بلُ پُورن بھائی -- ---- ਰਾਮ ਕੋ ਬਲੁ ਪੂਰਨ ਭਾਈ ॥

تا تے بّرِتھا ن بِیاپے کائی --1-- رہاءُ -- ---- ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥

جو جو چِتوے داسُ ہرِ مائی -- ---- ਜੋ ਜੋ ਚਿਤਵੇ ਦਾਸੁ ਹਰਿ ਮਾਈ ॥

سو سو کرتا آپِ کرائی --1-- ---- ਸੋ ਸੋ ਕਰਤਾ ਆਪਿ ਕਰਾਈ ॥੧॥

نِنّدک کی پّربھِ پتِ گوائی -- ---- ਨਿੰਦਕ ਕੀ ਪ੍ਰਭਿ ਪਤਿ ਗਵਾਈ ॥

نانک ہرِ گُݨ نِربھءُ گائی --2--114-- ---- ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥

Page# [203]

گئُڑی مہلا 5 -- | محلا ---- ਗਉੜੀ ਮਹਲਾ ੫ ॥

بھُج بل بیِر بّرہم سُکھ ساگر گرت پرت گہِ لیہُ انگُرِیا --1-- رہاءُ -- ---- ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥

سّروݨِ ن سُرتِ نَین سُنّدر نہی آرت دُیارِ رٹت پِنّگُرِیا --1-- ---- ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥

دِینا ناتھ اناتھ کرُݨا مے ساجن مِیت پِتا مہترِیا -- ---- ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥

چرن کول ہِردے گہِ نانک بھےَ ساگر سنّت پارِ اُترِییا --115--2--2--	----	ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥
راگُ گئُڑی بیَراگݨِ مہلا[1] 5 | [1]محلا۔	----	ਰਾਗੁ ਗਉੜੀ ਬੈਰਾਗਣਿ ਮਹਲਾ ੫
ੴ سِتگُر پ્ّرسادِ --	----	ੴ ਸਤਿਗੁਰ ਪ੍ਰਸਾਦਿ ॥
دي گُسائی میِتُلا توُنّ سنّگِ ہمارےَ باسُ جیءُ --1-- رہاءُ --	----	ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥
تُجھ بِنُ گھری ن جِیونا دھ٘رِگُ رہݨا سنّسارِ --	----	ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥
جیء پ٘راݨ سُکھداتِیا نِمکھ نِمکھ بلِہارِ جی --1--	----	ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥
ہست النّبنُ دیہُ پ٘ربھ گرتہُ اُدھرُ گوپال --	----	ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥
موہِ نِرگُن متِ تھورِییا توُنّ سد ہی دِین دئِیال --2--	----	ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥
کِیا سُکھ تیرے سنّملا کون بِدھی بیِچار --	----	ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥

سرنِ سمائی داس ہِت اُوچے اگم اپار --3--	----	ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥
سگل پدارتھ اسٹ سِدھِ نام مہا رس ماہِ --	----	ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥
سُپرسنّن بھئے کیسوا سے جن ہرِ گُنڑ گاہِ --4--	----	ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥
مات پِتا سُت بنّدھپو تُونّ میرے پرانڑ ادھار --	----	ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥
سادھسنّگِ نانکُ بھجےَ بِکھُ تریا سنّسارُ --5--1--116--	----	ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥
گئُڑی بیراگنِ رہوئے کے چھنّت کے گھرِ م: 5	----	ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
ہےَ کوئی رامپیارو گاوےَ --	----	ਹੈ ਕੋਈ ਰਾਮ ਪਿਆਰੋ ਗਾਵੈ ॥
سرب کلیانڑ سُوکھ سچُ پاوےَ -- رہاءُ --	----	ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥
بنُ بنُ کھوجت پھِرت بیراگی --	----	ਬਨੁ ਬਨੁ ਖੋਜਤ ਫਿਰਤ ਬੈਰਾਗੀ ॥
بِرلے کاہُو ایک لِو لاگی --	----	ਬਿਰਲੇ ਕਾਹੂ ਏਕ ਲਿਵ ਲਾਗੀ ॥
جِن ہرِ پائیا سے وڈبھاگی --1--	----	ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥
برہمادِک سنکادِک چاہے --	----	ਬ੍ਰਹਮਾਦਿਕ ਸਨਕਾਦਿਕ ਚਾਹੈ ॥

جوگی جتی سِدھ ہر آہے --	----	ਜੋਗੀ ਜਤੀ ਸਿਧ ਹਰਿ ਆਹੈ ॥
جِسہِ پراپتِ سو ہرِ گُن گاہے --2--	----	ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥
تا کی سرنِ جِن بِسرت ناہی --	----	ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥
وڈبھاگی ہرِ سنّت مِلاہی --	----	ਵਡਭਾਗੀ ਹਰਿ ਸੰਤ ਮਿਲਾਹੀ ॥
جنم مرنْ تِہ مُولے ناہی --3--	----	ਜਨਮ ਮਰਣ ਤਿਹ ਮੂਲੇ ਨਾਹੀ ॥੩॥
کرِ کرپا مِلُ پرِیتم پیارے --	----	ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥
بِنءُ سُنہُ پربھ اُوچ اپارے --	----	ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥
نانکُ مانگتُ نامُ ادھارے --4--1--117--	----	ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
راگ گُئڑی پُوربی مہلا[1] 5 | محلا[1]۔	Page# [204]	ਰਾਗੁ ਗਉੜੀ ਪੂਰਬੀ ਮਹਲਾ ੫
ੴ سَتِگُر پرسادِ --	----	ੴ ਸਤਿਗੁਰ ਪ੍ਰਸਾਦਿ ॥
کون گُن پرانپت مِلءُ میری مائی --1-- رہاءُ --	----	ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
رُوپ ہِین بُدھِ بل ہِینی موہِ پردیسنِ دُور تے آئی --1--	----	ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
ناہِن دربُ ن جوبن ماتی موہِ اناتھ کی کرہُ سمائی --2--	----	ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥

کھوجت کھوجت بھئی بَیراگنِ پّربھ درسن کءُ ہءُ پھِرت تِسائی --3--	----	ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
دِین دئِیال کّرِپال پّربھ نانک سادھسنّگِ میری جلنِ بُجھائی --4--1--118--	----	ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
پّربھ ملبے کءُ پّرِیتِ منِ لاگی --	----	ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥
پاءِ لگءُ موہِ کرءُ بینتی کوئُو سنّتُ ملےَ بڈبھاگی --1-- رہاءُ --	----	ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥
منُ ارپءُ دھنُ راکھءُ آگےَ من کی متِ موہِ سگل تِیاگی --	----	ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥
جو پّربھ کی ہرِ کتھا سُناوےَ اندِنُ پھِرءُ تِسُ پِچھےَ وِراگی --1--	----	ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥
پُورب کرم انّکُر جب پّرگٹے بھیٹِئو پُرکھُ رسِک بَیراگی --	----	ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥

مِٹیو اندھیرُ مِلت ہرِ نانک جنم جنم کی سوئی جاگی --119--2--2--	----	ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
نِکسُ رے پنّکھی سِمرِ ہرِ پانْکھ --	----	ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥
مِلِ سادھو سرنِ گہُ پُورن رام رتنُ ہیئرے سنّگِ راکھُ --1-- رہاءُ --	----	ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥
بھ٘رم کی کُوئی ترِسنا رس پنّکج اتِ تیکھّنڑ موہ کی پھاس --	----	ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਹਣ ਮੋਹ ਕੀ ਫਾਸ ॥
کاٹنہار جگت گُر گوبِد چرن کمل تا کے کرہُ نِواس --1--	----	ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥
کرِ کرِپا گوبِنّد پ٘ربھ پ٘رِیتم دینا ناتھ سُنہُ ارداسِ[1] -- | [1]عرداسِ-	----	ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥
کرُ گہِ لیہُ نانک کے سُیامی جیءُ پِنّڈُ سبھُ تُمری راسِ --120--3--2--	----	ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ہرِ پیکھن کءُ سِمرت منُ میرا --	----	ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥

آس پیاسی چتوءُ دِنُ رَینی ہےَ کوئی سنّتُ مِلاوےَ نیرا --1-- رہاءُ --	ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥
سیوا کرءُ داس داسن کی انِک بھانْتِ تِسُ کرءُ نِہورا --	ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥
تُلا دھارِ تولے سُکھ سگلے بِنُ ہرِ درس سبھو ہی تھورا --1--	ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥
سنّت پّرسادِ گاۓ گُن ساگر جنم جنم کو جات بہورا --	ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥
آنَد سُوکھ بھیٹت ہرِ نانک جنمُ کِرتارتھُ سپھلُ سویرا --121--4--2--	ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥
راگُ گئُڑی پُوربی مہلا[1] 5 | محلا[1]-	ਰਾਗੁ ਗਉੜੀ ਪੂਰਬੀ ਮਹਲਾ ੫
ੴ سِتگُر پّرسادِ --	ੴ ਸਤਿਗੁਰ ਪ੍ਰਸਾਦਿ ॥
کِن بِدھِ ملےَ گُسائی میرے رام راءِ --	ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥
کوئی اَیسا سنّتُ سہج سُکھداتا موہِ مارگُ دےءِ بتائی --1-- رہاءُ --	ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥

اَنتَرِ الکھُ ن جائی لکھیا وِچ پڑدا ہئُمےَ پائی --	Page# [205]	ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥
مائِیا موہِ سبھو جگُ سوئِیا اِہُ بھرمُ کہہُ کِءُ جائی --1--	----	ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥
ایکا سنّگتِ اِکتُ گرِہِ بستے مِلِ بات ن کرتے بھائی --	----	ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥
ایک بستُ بِنُ پنّچ دُہیلے اوہ بستُ اگوچر ٹھائی --2--	----	ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥
جِس کا گرِہُ تِنِ دِییا تالا کُنّجی گُر سئُپائی --	----	ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥
انِک اُپاو کرے نہی پاوےَ بِنُ ستِگُر سرنائی --3--	----	ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥
جِن کے بنّدھن کاٹے ستِگُر تِن سادھسنّگتِ لِو لائی --	----	ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥
پنّچ جنا مِلِ منّگلُ گائِیا ہرِ نانک بھیدُ ن بھائی --4--	----	ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥੪॥
میرے رام راءِ اِن بِدھِ ملےَ گُسائی --	----	ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥

سہجُ بھِئیا بھّرمُ کھِن مہِ ناٹھا مِلِ جوتی جوتِ سمائی --1-- رہاءُ دُوجا --122--1--	----	ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
اَیسو پرچءُ پائِئو --	----	ਐਸੋ ਪਰਚਉ ਪਾਇਓ ॥
کری کرِّپا دئِیال بِیٹھُلےَ ستِگر مُجھہِ بتائِئو --1-- رہاءُ --	----	ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥
جت کت دیکھءُ تت تت تُم ہی موہِ اِہُ بِسُیاسُ ہوءِ آئِئو --	----	ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥
کےَ پہِ کرءُ اردائِس[1] بینتی جءُ سُنتو ہےَ رگھُرائِئو --1-- | [1]عردائِس-	----	ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥
لہِئو سہسا بنّدھن گُرِ تورے تاں سدا سہج سُکھُ پائِئو --	----	ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥
ہوݨا سا سوئی پھُنِ ہوسی سُکھُ دُکھُ کہا دِکھائِئو --2--	----	ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥
کھنّڈ برّہمنّڈ کا ایکو ٹھاݨا گُرِ پردا کھولِ دِکھائِئو --	----	ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥
نءُ نِدھِ نامُ نِدھانُ اِک ٹھائی تءُ باہرِ کیَٹھےَ جائِئو --3--	----	ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥

اِکَے کَنِک انِک بھاتِ ساجی بہُ پرکار رچائِیو --	----	ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥
کہُ نانک بھرمُ گُرِ کھوئی ہے اِو تتے تتُ مِلائِیو --4--2--123--	----	ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
اَئُدھ گھٹے دِنسُ رَینارے --	----	ਅਉਧ ਘਟੈ ਦਿਨਸੁ ਰੈਨਾਰੇ ॥
من گُر مِل کاج سوارے --1-- رہاءُ --	----	ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
کرءُ بینَنتی سُنہُ میرے مِیتا سنّت ٹہل کی بیلا --	----	ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
اِیہا کھاٹِ چلہُ ہر لاہا آگےَ بسن سُہیلا --1--	----	ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
اِہُ سنّسارُ بِکارُ سہسے مہِ ترِئو بڑہم گِیانی --	----	ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ ॥
جِسہِ جگاۓ پیاۓ ہرِ رسُ اکتھ کتھا تِن جانی --2--	----	ਜਿਸਹਿ ਜਗਾਏ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੨॥
جا کءُ آۓ سوئی وِہاجھہُ ہرِ گُر تے منہِ بسیرا --	----	ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
نِج گھرِ مہلُ[1] پاوہُ سُکھ سہجے بہُرِ ن ہوئِگو پھیرا --3-- | محلُ[1]-	----	ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥

اَنّترجامی پُرکھ بِدھاتے سردھا من کی پُورے --	----	ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
نانکُ داسُ اِہی سُکھُ ماگےَ مو کءُ کرِ سنّتن کی دھُورے --124--3--4--	----	ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
راکھُ پِتا پّربھ میرے --	----	ਰਾਖੁ ਪਿਤਾ ਪ੍ਰਭ ਮੇਰੇ ॥
موہِ نِرگُنُ سبھ گُن تیرے --1-- رہاءُ --	----	ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥
پنّچ بِکھادی ایکُ گرِیبا[1] راکھہُ راکھنہارے -- | [1]غرِیبا-	----	ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥
کھیدُ کرہِ ارُ بہُتُ سنّتاوہِ آئِئو سرنِ تُہارے --1--	----	ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥
کرِ کرِ ہارِئو انِک بہُ بھاتی چھوڈہِ کتہوُن ناہی --	Page# [206]	ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
ایک بات سُنِ تاکی اوٹا سادھسنّگ مِٹِ جاہی --2--	----	ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥
کرِ کرِپا سنّت ملے موہِ تِن تے دھیرجُ پائِیا --	----	ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥

سنّتی منّتُ دِیئو موہ نربھءُ
گُر کا سبدُ کمائیا --3--

ਸੰਤੀ ਮੰਤੁ ਦੀਓ ਮੋਹਿ ਨਿਰਭਉ
ਗੁਰ ਕਾ ਸਬਦੁ ਕਮਾਇਆ ॥੩॥

جیتِ لئے اوءِ مہا بِکھادی
سہج سُہیلی بانٓی --

ਜੀਤਿ ਲਏ ਓਇ ਮਹਾ ਬਿਖਾਦੀ
ਸਹਜ ਸੁਹੇਲੀ ਬਾਣੀ ॥

کہُ نانک منِ بھئیا پرگاسا
پائیا پدُ نربانٓی --4--4--125--

ਕਹੁ ਨਾਨਕ ਮਨਿ ਭਇਆ ਪਰਗਾਸਾ
ਪਾਇਆ ਪਦੁ ਨਿਰਬਾਣੀ ॥੪॥੪॥੧੨੫॥

گئُڑی مہلا[1] 5 -- | [1]محلا-

ਗਉੜੀ ਮਹਲਾ ੫ ॥

اوہُ ابناسی رائیا --

ਓਹੁ ਅਬਿਨਾਸੀ ਰਾਇਆ ॥

نربھءُ سنّگِ تمارے بستے
اہُ ڈرنُ کہا تے آئیا --1-- رہاءُ --

ਨਿਰਭਉ ਸੰਗਿ ਤੁਮਾਰੈ ਬਸਤੇ
ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥

ایک مہلِ[1] توُنّ ہوہِ اپھارو
ایک مہلِ[2] نِمانو -- | [1]محلِ- [2]محلِ-

ਏਕ ਮਹਲਿ ਤੂੰ ਹੋਹਿ ਅਫਾਰੋ
ਏਕ ਮਹਲਿ ਨਿਮਾਨੋ ॥

ایک مہلِ[1] توُنّ آپے آپے
ایک مہلِ[2] گریبانو[3] --1-- | [1]محلِ- [2]محلِ-
[3]غریبانو-

ਏਕ ਮਹਲਿ ਤੂੰ ਆਪੇ ਆਪੇ
ਏਕ ਮਹਲਿ ਗਰੀਬਾਨੋ ॥੧॥

ایک مہلِ[1] توُنّ پنّڈِتُ بکتا
ایک مہلِ[2] کھلُ ہوتا -- | [1]محلِ- [2]محلِ-

ਏਕ ਮਹਲਿ ਤੂੰ ਪੰਡਿਤੁ ਬਕਤਾ
ਏਕ ਮਹਲਿ ਖਲੁ ਹੋਤਾ ॥

ایک مہلِ[1] توُنّ سبھ کِچھ گراہجُ
ایک مہلِ[2] کچھو ن لیتا --2-- | [1]محلِ-
[2]محلِ-

ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ
ਏਕ ਮਹਲਿ ਕਛੂ ਨ ਲੇਤਾ ॥੨॥

ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥	کاٹھ کی پُتری کہا کرےَ بپُری کِھلاونہارو جانےَ ۔۔
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥	جَیسا بھیکھُ کراوےَ باجِیگرُ[1] اوہُ تَیسو ہی ساجُ آنےَ ۔۔3۔۔ | [1]بازِیگرُ۔
ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥	انِک کوٹھری بہُتُ بھاتِ کرِییا آپِ ہویا رکھوارا ۔۔
ਜੈਸੇ ਮਹਲਿ ਰਾਖੈ ਤੈਸੇ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥	جَیسے مہلِ[1] راکھےَ تَیسے رہنا کِیا اِہُ کرےَ بِچارا ۔۔4۔۔ | [1]محلِ۔
ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥	جِنِ کِچھُ کِییا سوئی جانےَ جِنِ اِہ سبھ بِدھِ ساجی ۔۔
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥	کہُ نانک اپرنّپر سُیامی کِیمتِ[1] اپُنے کاجی[2] ۔۔5۔۔5۔۔126۔۔ | [1]قیمتِ۔ [2]قاضی۔
ਗਉੜੀ ਮਹਲਾ ੫ ॥	گئُڑی مہلا[1] 5 ۔۔ | [1]محلا۔
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥	چھوڈِ چھوڈِ رے بِکھِیا کے رسُویا ۔۔
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥	اُرجھِ رہِئو رے باور گاور جِءُ کِرکھےَ ہرِیائِئو پسُویا ۔۔1۔۔ رہاءُ ۔۔
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥	جو جانہِ توُنّ اپُنے کاجےَ سو سنّگِ ن چالےَ تیرےَ تسُویا ۔۔

ناگو آئیو ناگ سِدھاسی پھیرِ پھِرِئو اُر کالِ گرسُویا --1--	----	ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥
پیکھِ پیکھِ رے کسُنّبھ کی لیلا راچِ ماچِ تِنھُوں لءُ ہسُویا --	----	ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
چھیجت ڈورِ دِنسُ اُر رَینی جیء کو کاجُ ن کینو کچھُویا --2--	----	ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥
کرت کرت اِو ہی بِردھانو ہارِئو اُکتے تنُ کھینسُویا --	----	ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
جِءُ موہِئو اُنِ موہنی بالا اُس تے گھٹے ناہی رُچ چسُویا --3--	----	ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥
جگُ اَیسا موہِ گُرہِ دِکھائِئو تءُ سرنِ پرِئو تجِ گربسُویا --	----	ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
مارگُ پّربھ کو سنّتِ بتائِئو دِرڑی نانک داس بھگتِ ہرِ جسُویا --127--6--4--	----	ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥
گئُڑی مہلا 5 -- | محلا	----	ਗਉੜੀ ਮਹਲਾ ੫ ॥
تُجھ بِنُ کون ہمارا --	----	ਤੁਝ ਬਿਨੁ ਕਵਨੁ ਹਮਾਰਾ ॥
میرے پّریتم پّران ادھارا --1-- رہاءُ --	----	ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥

انّترکی بِدھِ تُم ہی جانی تُم ہی سجن سُہیلے --	----	ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
سرب سُکھا مےَ تُجھ تے پاۓ میرے ٹھاکُر اگہ اتولے --1--	----	ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥
برنِ ن ساکءُ تُمرے رنّگا گُݨ نِدھان سُکھداتے --	Page# [207]	ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥
اگم اگوچر پرّبھ اِبناسی پُورے گُر تے جاتے --2--	----	ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥
بھرّمُ بھءُ کاٹِ کیِۓ نِہکیول جب تے ہئُمےَ ماری --	----	ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥
جنم مرݨ کو چُوکو سہسا سادھسنّگتِ درساری --3--	----	ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥
چرݨ پکھارِ کرءُ گُر سیوا بارِ جاءُ لکھ برِییا --	----	ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥
جِہ پرّسادِ اِہُ بھئُجلُ ترِیا جن نانک پرِّء سنّگِ مِرِییا --128--7--4--	----	ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
تُجھ بِنُ کونُ رِیجھاوےَ توہی --	----	ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥

تیرو رُوپُ سگل دیکھِ موہی --1-- رہاءُ --	----	ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
سُرگ پِئیال مِرت بھُوء منّڈل سرب سمانو اِکے اوہی --	----	ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
سِو سِو کرت سگل کر جورہِ سرب مِئیا ٹھاکُر تیری دوہی --1--	----	ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
پتِت پاون ٹھاکُر نامُ تُمرا سُکھدائی نِرمل سِیتلوہی --	----	ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥
گِیان دھِیان نانک وڈِیائی سنّت تیرے سِءُ گال گلوہی --129--8--2--	----	ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
مِلہُ پِیارے جِیا --	----	ਮਿਲਹੁ ਪਿਆਰੇ ਜੀਆ ॥
پّربھ کِیا تُمارا تھِیا --1-- رہاءُ --	----	ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥
اِنک جنم بہُ جونی بھّرمِیا بہُرِ بہُرِ دُکھُ پائِیا --	----	ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥
تُمری کّرِپا تے مانُکھ دیہ پائی ہےَ دیہُ درسُ ہرِ رائِیا --1--	----	ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥

سوئی ہویا جو تِسُ بھاݨا اورُ ن کِن ہی کیتا ۔۔	----	ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥
تُمرے بھاݨےَ بھرمِ موہِ موہِیا جاگتُ ناہی سُوتا ۔۔2۔۔	----	ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥
بِنءُ سُنہُ تُم پّرانپتِ پِیارے کِرپا نِدھِ دئِیالا ۔۔	----	ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥
راکھِ لیہُ پِتا پّربھ میرے اناتھہ کرِ پّرتِپالا ۔۔3۔۔	----	ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥
جِس نو تُمہِ دِکھائِئو درسنُ سادھسنّگتِ کےَ پاچھےَ ۔۔	----	ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥
کرِ کِرپا دھُورِ دیہُ سنّتن کی سُکھُ نانکُ اِہُ باچھےَ ۔۔4۔۔9۔۔130۔۔	----	ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥
گئُڑی مہلا[1] 5 ۔۔ | [1]محلا۔	----	ਗਉੜੀ ਮਹਲਾ ੫ ॥
ہءُ تا کےَ بلِہاری ۔۔	----	ਹਉ ਤਾ ਕੈ ਬਲਿਹਾਰੀ ॥
جا کےَ کیول نامُ ادھاری ۔۔1۔۔ رہاءُ ۔۔	----	ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥
مہِما تا کی کیتک گنیِۓَ جن پاربّرہم رنّگِ راتے ۔۔	----	ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥

سُوکھ سہج آنند تِنا سنّگِ اُن سمسرِ اور ن داتے --1--	----	ਸੁਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥
جگت اُدھارنؕ سیئی آئے جو جن درس پِیاسا --	----	ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥
اُن کی سرنؕ پرےَ سو تریا سنّتسنّگِ پُورن آسا --2--	----	ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥
تا کےَ چرنؕ پرءُ تا جیوا جن کےَ سنّگِ نِہالا --	----	ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥
بھگتن کی رینؕ ہوءِ منُ میرا ہوہُ پربھُو کرِپالا --3--	----	ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੁ ਕਿਰਪਾਲਾ ॥੩॥
راجُ جوبنُ اودھ جو دِسےَ سبھُ کِچھ جگ مہِ گھاٹِیا --	----	ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
نامُ نِدھانُ سد نوتنُ نِرملُ اِہُ نانک ہرِ دھنُ کھاٹِیا --131--10--4--	----	ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥
گئُڑی مہلا[1] 5 -- | محلا[1]	Page# [208]	ਗਉੜੀ ਮਹਲਾ ੫ ॥
جوگ جُگت سُنِ آئِئو گُر تے --	----	ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥
مو کءُ ستگُر سبدِ بُجھائِئو --1-- رہاءُ --	----	ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥

نءُ کھنڈّ پرِتھمی اِسُ تن مہِ روِیا	----	ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ
نِمکھ نِمکھ نمسکارا ––		ਨਿਮਖ ਨਿਮਖ ਨਮਸਕਾਰਾ ॥
دِیکھیا گُر کی مُنڈّرا کانی	----	ਦੀਖਿਆ ਗੁਰ ਕੀ ਮੁੰਦ੍ਰਾ ਕਾਨੀ
دِرڑھِئو ایکُ نِرنّکارا ––1––		ਦ੍ਰਿੜਿਓ ਏਕੁ ਨਿਰੰਕਾਰਾ ॥੧॥
پنّچ چیلے مِل بھۓ اِکتّرا	----	ਪੰਚ ਚੇਲੇ ਮਿਲਿ ਭਏ ਇਕਤ੍ਰਾ
ایکسُ کے وسِ کیئے ––		ਏਕਸੁ ਕੈ ਵਸਿ ਕੀਏ ॥
دس بَیراگنِ آگِیاکاری	----	ਦਸ ਬੈਰਾਗਨਿ ਆਗਿਆਕਾਰੀ
تب نِرمل جوگی تھیئے ––2––		ਤਬ ਨਿਰਮਲ ਜੋਗੀ ਥੀਏ ॥੨॥
بھرمُ جراءِ چرائی بِبھُوتا	----	ਭਰਮੁ ਜਰਾਇ ਚਰਾਈ ਬਿਭੂਤਾ
پنّتھُ ایکُ کرِ پیکھیا ––		ਪੰਥੁ ਏਕੁ ਕਰਿ ਪੇਖਿਆ ॥
سہج سُوکھ سو کینی بھُگتا	----	ਸਹਜ ਸੁਖ ਸੋ ਕੀਨੀ ਭੁਗਤਾ
جو ٹھاکُرِ مستکِ لیکھیا ––3––		ਜੋ ਠਾਕੁਰਿ ਮਸਤਕਿ ਲੇਖਿਆ ॥੩॥
جہ بھءُ ناہی تہا آسنُ بادھِئو	----	ਜਹ ਭਉ ਨਾਹੀ ਤਹਾ ਆਸਨੁ ਬਾਧਿਓ
سِنّگی انہت بانی ––		ਸਿੰਗੀ ਅਨਹਤ ਬਾਨੀ ॥
تتُ بیچارُ ڈنّڈا کرِ راکھِئو	----	ਤਤੁ ਬੀਚਾਰੁ ਡੰਡਾ ਕਰਿ ਰਾਖਿਓ
جُگتِ نامُ منِ بھانی ––4––		ਜੁਗਤਿ ਨਾਮੁ ਮਨਿ ਭਾਨੀ ॥੪॥
اَیسا جوگی وڈبھاگی بھیٹے	----	ਐਸਾ ਜੋਗੀ ਵਡਭਾਗੀ ਭੇਟੈ
مائِیا کے بنّدھن کاٹے ––		ਮਾਇਆ ਕੇ ਬੰਧਨ ਕਾਟੈ ॥

سیوا پُوج کرءُ تِس مُورتِ کی
نانکُ تِس پگ چاٹےَ
--132--11--5--

ਸੇਵਾ ਪੂਜ ਕਰਉ ਤਿਸੁ ਮੂਰਤਿ ਕੀ
ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥

گئُڑی مہلا[1] 5 -- | [1]محلا-

ਗਉੜੀ ਮਹਲਾ ੫ ॥

انُوپ پدارتھُ نامُ سُنہُ
سگل دھِیائلے میتا --

ਅਨੂਪ ਪਦਾਰਥੁ ਨਾਮੁ ਸੁਨਹੁ
ਸਗਲ ਧਿਆਇਲੇ ਮੀਤਾ ॥

ہرِ اَؤکھدھُ جا کءُ گُرِ دِییا
تا کے نِرمل چِیتا --1-- رہاءُ --

ਹਰਿ ਅਉਖਧੁ ਜਾ ਕਉ ਗੁਰਿ ਦੀਆ
ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥

اندھکارُ مِٹِیو تِہ تن تے
گُرِ سبدِ دِیپکُ پرگاسا --

ਅੰਧਕਾਰੁ ਮਿਟਿਓ ਤਿਹ ਤਨ ਤੇ
ਗੁਰਿ ਸਬਦਿ ਦੀਪਕੁ ਪਰਗਾਸਾ ॥

بھرم کی جالی تا کی کاٹی
جا کءُ سادھسنّگتِ بِسْواسا --1--

ਭ੍ਰਮ ਕੀ ਜਾਲੀ ਤਾ ਕੀ ਕਾਟੀ
ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥

تارِیلے بھوجلُ تارُو بِکھڑا
بوہِتھ سادھُو سنّگا --

ਤਾਰੀਲੇ ਭਵਜਲੁ ਤਾਰੂ ਬਿਖੜਾ
ਬੋਹਿਥ ਸਾਧੂ ਸੰਗਾ ॥

پُورن ہوئی من کی آسا
گُرُ بھیٹِیو ہرِ رنّگا --2--

ਪੂਰਨ ਹੋਈ ਮਨ ਕੀ ਆਸਾ
ਗੁਰੁ ਭੇਟਿਓ ਹਰਿ ਰੰਗਾ ॥੨॥

نام کھجانا[1] بھگتی پائِیا
من تن ترِپتِ اگھائے -- | [1]خزانا-

ਨਾਮ ਖਜਾਨਾ ਭਗਤੀ ਪਾਇਆ
ਮਨ ਤਨ ਤ੍ਰਿਪਤਿ ਅਘਾਏ ॥

نانک ہرِ جیءُ تا کءُ دیوے
جا کءُ ہُکمُ[1] مناۓ
--3--12--133-- | [1]حکم۔

ਨਾਨਕ ਹਰਿ ਜੀਉ ਤਾ ਕਉ ਦੇਵੈ
ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

گئُڑی مہلا[1] 5 -- | [1]محلا۔

ਗਉੜੀ ਮਹਲਾ ੫ ॥

دئِیا مئِیا کرِ پرّانپتِ مورے
موہِ اناتھ سرنْ پرّبھ توری --

ਦਇਆ ਮਇਆ ਕਰਿ ਪ੍ਰਾਨਪਤਿ ਮੋਰੇ
ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥

انّدھ کُوپ مہِ ہاتھ دے راکھہُ
کچھُو سِیانپ اُکتِ ن موری --1-- رہاءُ --

ਅੰਧ ਕੂਪ ਮਹਿ ਹਾਥ ਦੇ ਰਾਖਹੁ
ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

کرن کراون سبھ کچھُ تُم ہی
تُم سمرتھ ناہی ان ہوری --

ਕਰਨ ਕਰਾਵਨ ਸਭ ਕਿਛੁ ਤੁਮ ਹੀ
ਤੁਮ ਸਮਰਥ ਨਾਹੀ ਅਨ ਹੋਰੀ ॥

تُمری گتِ مِتِ تُم ہی جانی
سے سیوک جِن بھاگ متھوری --1--

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ
ਸੇ ਸੇਵਕ ਜਿਨ ਭਾਗ ਮਥੋਰੀ ॥੧॥

اپُنے سیوک سنّگِ تُم پرّبھ راتے
اوتِ پوتِ بھگتن سنّگِ جوری --

ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ
ਓਤਿ ਪੋਤਿ ਭਗਤਨ ਸੰਗਿ ਜੋਰੀ ॥

پرّءُ پرّءُ نامُ تیرا درسنُ چاہے
جیسے دِرسٹِ اوہ چنّد چکوری --

ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ
ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥

رام سنّت مہِ بھیدُ کچھُ ناہی
ایکُ جنُ کئی مہِ لاکھ کروری --

ਰਾਮ ਸੰਤ ਮਹਿ ਭੇਦੁ ਕਿਛੁ ਨਾਹੀ
ਏਕੁ ਜਨੁ ਕਈ ਮਹਿ ਲਾਖ ਕਰੋਰੀ ॥

جا کےَ ہیئے پرؔگٹُ پرؔبھُ ہوِیا اندِنُ کِیرتنُ رسن رموری --3--	----	ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥
تُم سمرتھ اپار اتِ اُوچے سُکھداتے پرؔبھ پرؔان ادھوری --	----	ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥
نانکؔ کءُ پرؔبھ کیِجےَ کِرپا اُن سنّتن کےَ سنّگِ سنّگوری --4--13--134--	----	ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥
گئُڑی مہلا[1] 5 -- | محلا[1]-	Page# [209]	ਗਉੜੀ ਮਹਲਾ ੫ ॥
تُم ہرِ سیتی راتے سنّتہُ --	----	ਤੁਮ ਹਰਿ ਸੇਤੀ ਰਾਤੇ ਸੰਤਹੁ ॥
نِباہِ لیہُ موکءُ پُرکھ بِدھاتے اوڑِ پہُچاوہُ داتے --1-- رہاءُ --	----	ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥
تُمرا مرمُ تُما ہی جانِیا تُم پوُرن پُرکھ بِدھاتے --	----	ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥
راکھہُ سرنِڑ اناتھ دِین کءُ کرہُ ہماری گاتے --1--	----	ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥
ترنڑ ساگر بوہِتھ چرنڑ تُمارے تُم جانہُ اپُنی بھاتے --	----	ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥
کرِ کِرپا جِسُ راکھہُ سنّگے تے تے پارِ پراتے --2--	----	ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥

اِیت اُوت پرّبھ تُم سمرتھا سبھُ کِچھُ تُمرےَ ہاتھے --	ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥
اَیسا نِدھانُ دیہُ موُ کءُ ہرِ جن چلےَ ہمارےَ ساتھے --3--	ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥
نِرگُنیارے کءُ گُنُ کیِجےَ ہرِ نامُ میرا منُ جاپے --	ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥
سنّت پرّسادِ نانک ہرِ بھیٹے من تن سِیتل دھرّاپے --135--14--4--	ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥
گئُڑی مہلا[1] 5 -- | محلا[1] --	ਗਉੜੀ ਮਹਲਾ ੫ ॥
سہجِ سمائِئو دیو --	ਸਹਜਿ ਸਮਾਇਓ ਦੇਵ ॥
موُ کءُ ستِگُر بھئے دئِیال دیو --1-- رہاءُ --	ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥
کاٹِ جیوری کیِئو داسرو سنّتن ٹہلائِئو --	ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥
ایک نام کو تھِیئو پوُجاری موُ کءُ اچرجُ گُرہِ دِکھائِئو --1--	ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥
بھئِئو پرّگاسُ سرب اُجیِیارا گُر گِیانُ منہِ پرّگٹائِئو --	ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥

انّمرِتُ نامُ پیئو منُ ترِپتیا
انبھےَ ٹھہرائِئو --2--

ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ
ਅਨਭੈ ਠਹਰਾਇਓ ॥੨॥

مانِ آگِیا سرب سُکھ پاۓ
دُوکھ ٹھاءُ گوائِئو --

ਮਾਨਿ ਆਗਿਆ ਸਰਬ ਸੁਖ ਪਾਏ
ਦੂਖਹ ਠਾਉ ਗਵਾਇਓ ॥

جءُ سُپرّسنّن بھۓ پرّبھ ٹھاکُر
سبھُ آند رُوپُ دِکھائِئو --3--

ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ
ਸਭੁ ਆਨਦ ਰੂਪੁ ਦਿਖਾਇਓ ॥੩॥

نا کِچھُ آوت نا کِچھُ جاوت
سبھُ کھیلُ کیِئو ہرِ رائِئو --

ਨਾ ਕਿਛੁ ਆਵਤ ਨਾ ਕਿਛੁ ਜਾਵਤ
ਸਭੁ ਖੇਲੁ ਕੀਓ ਹਰਿ ਰਾਇਓ ॥

کہُ نانک اگم اگم ہےَ ٹھاکُر
بھگت ٹیک ہرِ نائِئو

--4--15--136--

ਕਹੁ ਨਾਨਕ ਅਗਮ ਅਗਮ ਹੈ ਠਾਕੁਰ
ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

گئُڑی مہلا[1] 5 -- | [1]محلا-

ਗਉੜੀ ਮਹਲਾ ੫ ॥

پاربرّہم پُورن پریسُر
من تا کی اوٹ گہیِجےَ رے --

ਪਾਰਬ੍ਰਹਮ ਪੂਰਨ ਪਰਮੇਸੁਰ
ਮਨ ਤਾ ਕੀ ਓਟ ਗਹੀਜੈ ਰੇ ॥

جِنِ دھارے برّہمنّڈ کھنّڈ ہرِ
تا کو نامُ جپیِجےَ رے --1-- رہاءُ --

ਜਿਨਿ ਧਾਰੇ ਬ੍ਰਹਮੰਡ ਖੰਡ ਹਰਿ
ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

من کی متِ تِیاگہُ ہرِ جن
ہُکمُ[1] بُوجھِ سُکھُ پائیِۓَ رے -- | [1]حُکمُ-

ਮਨ ਕੀ ਮਤਿ ਤਿਆਗਹੁ ਹਰਿ ਜਨ
ਹੁਕਮੁ ਬੂਝਿ ਸੁਖੁ ਪਾਈਐ ਰੇ ॥

جو پّربھُ کرےَ سوئی بھل مانہُ سُکھِ دُکھِ اوہی دھِیائیۓَ رے --1--	----	ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥
کوٹِ پتِت اُدھارے کھِن مہِ کرتے بار ن لاگےَ رے --	----	ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥
دِین درد دُکھ بھنّجن سُیامی جِسُ بھاوےَ تِسہِ نِواجےَ[1] رے --2-- |	----	ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥

[1]نِوازےَ-

سبھ کو مات پِتا پّرِتپالک جیء پّران سُکھ ساگرُ رے --	----	ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥
دینْدے توٹِ ناہی تِسُ کرتے پُورِ رہِئو رتناگرُ رے --3--	----	ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥
جاچِکُ جاچےَ نامُ تیرا سُیامی گھٹ گھٹ انّترِ سوئی رے --	----	ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥
نانک داسُ تا کی سرݨائی جا تے برِتھا ن کوئی رے --137--16--4--	----	ਨਾਨਕ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥
راگُ گئُڑی پُوربی مہلا[1] 5 | [1]محلا-	Page# [210]	ਰਾਗੁ ਗਉੜੀ ਪੂਰਬੀ ਮਹਲਾ ੫
ੴ ستِگُر پّرسدِ --	----	ੴ ਸਤਿਗੁਰ ਪ੍ਰਸਾਦਿ ॥
ہرِ ہرِ کبہُو ن منہُ بِسارے --	----	ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥

ایِہا اُوہا سرب سُکھداتا سگّل گھٹا پرِتپارے --1-- رہاءُ --	----	ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥
مہا کسٹ کاٹےَ کھِن بھیترِ رسنا نامُ چتارے --	----	ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥
سِیتل سانْتِ سُوکھ ہرِ سرنْی جلتی اگنِ نِوارے --1--	----	ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥
گربھ کُنڈ نرک تے راکھےَ بھوجلُ پارِ اُتارے --	----	ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥
چرن کمل آرادھت من مہِ جم کی تراس بِدارے --2--	----	ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥
پُورن پاربرہم پریسُر اُوچا اگم اپارے --	----	ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥
گُنْ گاوت دھِیاوت سُکھ ساگر جُوئے جنمُ ن ہارے --3--	----	ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥
کامِ کرودھِ لوبھِ موہِ من لینو نِرگُنْ کے داتارے --	----	ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥
کرِ کرِپا اپُنو نامُ دیجےَ نانک سد بلِہارے --4--1--138--	----	ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥
راگ گئُڑی چیتی 1 مہلا[1] 5 | محلا[1]	----	ਰਾਗੁ ਗਉੜੀ ਚੇਤੀ ੧ ਮਹਲਾ ੫

ੴ ستگر پرساد --	----	ੴ ਸਤਿਗੁਰ ਪ੍ਰਸਾਦਿ ॥
سُکھ ناہی رے ہرِ بھگتِ بِنا --	----	ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
جِیتِ جنمُ اِہُ رتنُ امولکُ سادھسنگتِ جپ اِک کھِنا --1-- رہاءُ --	----	ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥
سُت سنّپتِ بنِتا بنود --	----	ਸੁਤ ਸੰਪਤਿ ਬਨਿਤਾ ਬਿਨੋਦ ॥
چھوڑِ گئے بہُ لوگ بھوگ --1--	----	ਛੋਡਿ ਗਏ ਬਹੁ ਲੋਗ ਭੋਗ ॥੧॥
ہَیور گَیور راج رنگ --	----	ਹੈਵਰ ਗੈਵਰ ਰਾਜ ਰੰਗ ॥
تیاگِ چلِئو ہے مُوڑ ننگ --2--	----	ਤਿਆਗਿ ਚਲਿਓ ਹੈ ਮੂੜ ਨੰਗ ॥੨॥
چویا چنّدن دیہ پھُولیا --	----	ਚੋਆ ਚੰਦਨ ਦੇਹ ਫੂਲਿਆ ॥
سو تنُ دھر سنگِ رُولیا --3--	----	ਸੋ ਤਨੁ ਧਰ ਸੰਗਿ ਰੂਲਿਆ ॥੩॥
موہِ موہِیا جانے دُورِ ہے --	----	ਮੋਹਿ ਮੋਹਿਆ ਜਾਨੈ ਦੂਰਿ ਹੈ ॥
کہُ نانک سدا ہدُورِ[1] ہے --4--1--139-- | [1]حضورِ	----	ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥
گئُڑی مہلا[1] 5 -- | [1]محلا	----	ਗਉੜੀ ਮਹਲਾ ੫ ॥
من دھر تربے ہرِ نام نو --	----	ਮਨ ਧਰ ਤਰਬੇ ਹਰਿ ਨਾਮ ਨੋ ॥
ساگر لہرِ سنسا سنّسارُ گُرُ بوہِتھُ پار گرامنو --1-- رہاءُ --	----	ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥
کلِ کالکھ اندھیارِییا --	----	ਕਲਿ ਕਾਲਖ ਅੰਧਿਆਰੀਆ ॥

گُر گیان دِیپک اُجیارِیا --1--	----	ਗੁਰ ਗਿਆਨ ਦੀਪਕ ਉਜਿਆਰੀਆ ॥੧॥
بِکھ بِکھیا پسری اتِ گھنی --	----	ਬਿਖੁ ਬਿਖਿਆ ਪਸਰੀ ਅਤਿ ਘਨੀ ॥
اُبرے جپ جپِ ہرِ گُنی --2--	----	ਉਬਰੇ ਜਪਿ ਜਪਿ ਹਰਿ ਗੁਨੀ ॥੨॥
متوارو مائِیا سوئِیا --	----	ਮਤਵਾਰੋ ਮਾਇਆ ਸੋਇਆ ॥
گُر بھیٹت بھّرم بھءُ کھوئِیا --3--	----	ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥
کہُ نانک ایکُ دھِیائیا --	----	ਕਹੁ ਨਾਨਕ ਏਕੁ ਧਿਆਇਆ ॥
گھٹِ گھٹِ ندری آئِیا --140--2--4--	----	ਘਟਿ ਘਟਿ ਨਦਰੀ ਆਇਆ ॥੪॥੨॥੧੪੦॥
گَئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
دِیبانُ ہمارو تُہی ایک --	----	ਦੀਬਾਨੁ ਹਮਾਰੋ ਤੁਹੀ ਏਕ ॥
سیوا تھاری گُرہِ ٹیک --1-- رہاءُ --	----	ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥
انِک جُگتِ نہی پائِیا --	----	ਅਨਿਕ ਜੁਗਤਿ ਨਹੀ ਪਾਇਆ ॥
گُرِ چاکر لےَ لائِیا --1--	----	ਗੁਰਿ ਚਾਕਰ ਲੈ ਲਾਇਆ ॥੧॥
مارے پنّچ بِکھادِیا --	----	ਮਾਰੇ ਪੰਚ ਬਿਖਾਦੀਆ ॥
گُر کِرپا تے دلُ سادھِیا --2--	----	ਗੁਰ ਕਿਰਪਾ ਤੇ ਦਲੁ ਸਾਧਿਆ ॥੨॥
بکھسِیس[1] وجہُ مِلِ ایکُ نام -- | بخشیس[1]-	----	ਬਖਸੀਸ ਵਜਹੁ ਮਿਲਿ ਏਕੁ ਨਾਮ ॥
سُوکھ سہج آنَند بِسّرام --3--	----	ਸੂਖ ਸਹਜ ਆਨੰਦ ਬਿਸ੍ਰਾਮ ॥੩॥
پّربھ کے چاکر سے بھلے --	Page# [211]	ਪ੍ਰਭ ਕੇ ਚਾਕਰ ਸੇ ਭਲੇ ॥
نانک تِن مُکھ اُوجلے --4--3--141--	----	ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥

گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
جِیئڑے اولّہا نام کا --	----	ਜੀਅਰੇ ਓਲ੍ਹਾ ਨਾਮ ਕਾ ॥
اورُ جِ کرن کراونو تِن مہِ بھءُ ہےَ جام کا --1-- رہاءُ --	----	ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
اور جتنِ نہی پائیئےَ --	----	ਅਵਰ ਜਤਨਿ ਨਹੀ ਪਾਈਐ ॥
وڈّےَ بھاگِ ہرِ دھیائیئےَ --1--	----	ਵਡੈ ਭਾਗਿ ਹਰਿ ਧਿਆਈਐ ॥੧॥
لاکھ ہِکمتی[1] جانیئےَ -- | [1]حِکمتی-	----	ਲਾਖ ਹਿਕਮਤੀ ਜਾਨੀਐ ॥
آگےَ تِلُ نہی مانیئےَ --2--	----	ਆਗੈ ਤਿਲੁ ਨਹੀ ਮਾਨੀਐ ॥੨॥
اہنّبُدھِ کرم کماونے --	----	ਅਹੰਬੁਧਿ ਕਰਮ ਕਮਾਵਨੇ ॥
گرِّہ بالُو نیرِ بہاونے --3--	----	ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥
پّربھ کرِّپالُ کرِپا کرے --	----	ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥
نامُ نانک سادھُو سنّگِ ملےَ --142--4--4--	----	ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
بارنےَ بلِہارنےَ لکھ برِییا --	----	ਬਾਰਨੈ ਬਲਿਹਾਰਨੈ ਲਖ ਬਰੀਆ ॥
نامو ہو نامُ ساہِب[1] کو پّران ادھرِییا --1-- رہاءُ -- | [1]صاحِب-	----	ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥
کرن کراون تُہی ایک --	----	ਕਰਨ ਕਰਾਵਨ ਤੁਹੀ ਏਕ ॥

جی ء جنّت کی تُہی ٹیک --1--	----	ਜੀਅ ਜੰਤ ਕੀ ਤੁਹੀ ਟੇਕ ॥੧॥
راج جوبن پرّبھ توُنّ دھنی --	----	ਰਾਜ ਜੋਬਨ ਪ੍ਰਭ ਤੂੰ ਧਨੀ ॥
توُنّ نِرگن توُنّ سرگنی --2--	----	ਤੂੰ ਨਿਰਗੁਨ ਤੂੰ ਸਰਗੁਨੀ ॥੨॥
اِیہا اُوہا تُم رکھے --	----	ਈਹਾ ਊਹਾ ਤੁਮ ਰਖੇ ॥
گُر کِرپا تے کو لکھے --3--	----	ਗੁਰ ਕਿਰਪਾ ਤੇ ਕੋ ਲਖੇ ॥੩॥
انترجامی پرّبھ سُجانُ --	----	ਅੰਤਰਜਾਮੀ ਪ੍ਰਭ ਸੁਜਾਨੁ ॥
نانک تکِیا تُہی تانُ --4--5--143--	----	ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
ہرِ ہرِ ہرِ آرادھیۓ --	----	ਹਰਿ ਹਰਿ ਹਰਿ ਆਰਾਧੀਐ ॥
سنتسنّگِ ہرِ منِ وسے بھرمُ موہ بھء سادھیۓ --1-- رہاء --	----	ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥
بید پُراݨ سِمرِتِ بھنے --	----	ਬੇਦ ਪੁਰਾਣ ਸਿਮ੍ਰਿਤਿ ਭਨੇ ॥
سبھ اُوچ بِراجِت جن سُنے --1--	----	ਸਭ ਊਚ ਬਿਰਾਜਿਤ ਜਨ ਸੁਨੇ ॥੧॥
سگل استھان بھےَ بھیت چِین --	----	ਸਗਲ ਅਸਥਾਨ ਭੈ ਭੀਤ ਚੀਨ ॥
رام سیوک بھےَ رہت کِین --2--	----	ਰਾਮ ਸੇਵਕ ਭੈ ਰਹਤ ਕੀਨ ॥੨॥
لکھ چئُراسِیہ جونِ پھِرِہ --	----	ਲਖ ਚਉਰਾਸੀਹ ਜੋਨਿ ਫਿਰਹਿ ॥
گوبِنّد لوک نہی جنمِ مرِہ --3--	----	ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥
بل بُدھِ سِیانپ ہئُمےَ رہی --	----	ਬਲ ਬੁਧਿ ਸਿਆਨਪ ਹਉਮੈ ਰਹੀ ॥

ہرِ سادھ سرنِٹ نانک گہی --144--6--4--	----	ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
من رام نام گُن گائیئے --	----	ਮਨ ਰਾਮ ਨਾਮ ਗੁਨ ਗਾਈਐ ॥
نیت نیت ہرِ سیویئے ساسِ ساسِ ہرِ دھیائیئے --1-- رہاءُ --	----	ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥
سنتسنگِ ہرِ منِ وسے --	----	ਸੰਤਸੰਗਿ ਹਰਿ ਮਨਿ ਵਸੈ ॥
دُکھ درد انیرا بھرّمُ نسے --1--	----	ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥
سنّت پرّسادِ ہرِ جاپیئے --	----	ਸੰਤ ਪ੍ਰਸਾਦਿ ਹਰਿ ਜਾਪੀਐ ॥
سو جنُ دُوکھِ ن ویاپیئے --2--	----	ਸੋ ਜਨੁ ਦੂਖਿ ਨ ਵਿਆਪੀਐ ॥੨॥
جا کءُ گُرُ ہرِ منّترُ دے --	----	ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥
سو اُبریا مائیا اگنِ تے --3--	----	ਸੋ ਉਬਰਿਆ ਮਾਇਆ ਅਗਨਿ ਤੇ ॥੩॥
نانک کءُ پرّبھ مئیا کرِ --	----	ਨਾਨਕ ਕਉ ਪ੍ਰਭ ਮਇਆ ਕਰਿ ॥
میرے منِ تنِ واسے نامُ ہرِ --145--7--4--	----	ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
رسنا جپیئے ایکُ نام --	----	ਰਸਨਾ ਜਪੀਐ ਏਕੁ ਨਾਮ ॥

اِیہا سُکھُ آنَندُ گھنا آگےَ جیء کےَ سنّگِ کام --1-- رہاءُ --	----	ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
کٹیِئےَ تیرا اہنّ روگُ --	----	ਕਟੀਐ ਤੇਰਾ ਅਹੰ ਰੋਗੁ ॥
تُونّ گُر پّرسادِ کرِ راج جوگُ --1--	----	ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
ہرِ رسُ جِنِ جنِ چاکھِیا --	----	ਹਰਿ ਰਸੁ ਜਿਨਿ ਜਨਿ ਚਾਖਿਆ ॥
تا کی ت٘رِسنا لاتھِیا --2--	----	ਤਾ ਕੀ ਤ੍ਰਿਸਨਾ ਲਾਥੀਆ ॥੨॥
ہرِ بِس٘رام نِدھِ پائِیا --	----	ਹਰਿ ਬਿਸ੍ਰਾਮ ਨਿਧਿ ਪਾਇਆ ॥
سو بہُرِ ن کت ہی دھائِیا --3--	----	ਸੋ ਬਹੁਰਿ ਨ ਕਤ ਹੀ ਧਾਇਆ ॥੩॥
ہرِ ہرِ نامُ جا کءُ گُرِ دِییا --	----	ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
نانک تا کا بھءُ گِئیا --4--8--146--	----	ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥
گئُڑی مہلا[1] 5 -- | [1]محلا-	Page# [212]	ਗਉੜੀ ਮਹਲਾ ੫ ॥
جا کءُ بِسرےَ رام نام تاہُو کءُ پِیر --	----	ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥
سادھسنّگتِ مِلِ ہرِ روہِ سے گُنّی گہِیر --1-- رہاءُ --	----	ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥
جا کءُ گُرمُکھِ رِدےَ بُدھِ --	----	ਜਾ ਕਉ ਗੁਰਮੁਖਿ ਰਿਦੈ ਬੁਧਿ ॥
تا کےَ کر تل نو نِدھِ سِدھِ --1--	----	ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥
جو جانہِ ہرِ پ٘ربھ دھنی --	----	ਜੋ ਜਾਨਹਿ ਹਰਿ ਪ੍ਰਭ ਧਨੀ ॥

کِچھُ ناہی تا کےَ کمی --2--	----	ਕਿਛੁ ਨਾਹੀ ਤਾ ਕੈ ਕਮੀ ॥੨॥
کرنَڑہار پچھانِیا --	----	ਕਰਣੈਹਾਰੁ ਪਛਾਨਿਆ ॥
سرب سُوکھ رنّگ ماڑیا --3--	----	ਸਰਬ ਸੁਖ ਰੰਗ ਮਾਣਿਆ ॥੩॥
ہرِ دھنُ جا کےَ گرِہِ وسےَ --	----	ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥
کہُ نانک تِن سنّگِ دُکھُ نسےَ --147--9--4--	----	ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
گربُ بڈو مُولُ اِتنو --	----	ਗਰਬੁ ਬਡੋ ਮੂਲੁ ਇਤਨੋ ॥
رہنُ نہی گہُ کِتنو --1-- رہاءُ --	----	ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥
بیبرجت بید سنّتنا اُیاہُو سِءُ رے ہِتنو --	----	ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥
ہار جُویار جُویا بِدھے اِنّدری وِس لےَ جِتنو --1--	----	ਹਾਰ ਜੁਆਰ ਜੁਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥
ہرن بھرن سنّپُورنا چرن کمل رنّگِ رِتنو --	----	ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥
نانک اُدھرے سادھسنّگِ کِرپا نِدھِ مےَ دِتنو --2--10--148--	----	ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
موہِ داسرو ٹھاکُر کو --	----	ਮੋਹਿ ਦਾਸਰੋ ਠਾਕੁਰ ਕੋ ॥

دھانُ پّربھ کا کھانا --1-- رہاءُ --	----	ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥
اَیسو ہےَ رے کھسمُ[1] ہمارا -- | [1]خصمُ	----	ਐਸੋ ਹੈ ਰੇ ਖਸਮੁ ਹਮਾਰਾ ॥
کھِن مہِ ساجِ سوارݨہارا --1--	----	ਖਿਨ ਮਹਿ ਸਾਜਿ ਸਵਾਰਣਹਾਰਾ ॥੧॥
کامُ کری جے ٹھاکُر بھاوا --	----	ਕਾਮੁ ਕਰੀ ਜੇ ਠਾਕੁਰ ਭਾਵਾ ॥
گیت چرِت پّربھ کے گُن گاوا --2--	----	ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥
سرݨِ پرِئو ٹھاکُر وجیرا[1] -- | [1]وزیرا	----	ਸਰਣਿ ਪਰਿਓ ਠਾਕੁਰ ਵਜੀਰਾ ॥
تِنا دیکھِ میرا منُ دھِیرا --3--	----	ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥
ایک ٹیک ایکو آدھارا --	----	ਏਕ ਟੇਕ ਏਕੋ ਆਧਾਰਾ ॥
جن نانک ہرِ کی لاگا کارا --4--11--149--	----	ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
گئُڑی مہلا[1] 5 -- | [1]محلا	----	ਗਉੜੀ ਮਹਲਾ ੫ ॥
ہےَ کوئی اَیسا ہئُمےَ تورے --	----	ਹੈ ਕੋਈ ਐਸਾ ਹਉਮੈ ਤੋਰੈ ॥
اِس میٹھی تے اِہُ منُ ہورے --1-- رہاءُ --	----	ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥
اگیانی مانُکھ بھئِیا جو ناہی سو لورے --	----	ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥
رَیݨِ اندھاری کارِییا کون جُگتِ جِتُ بھورے --1--	----	ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥

بھّرمتو بھّرمتو ہارِیا انِک بِدھی کرِ ٹورے --	----	ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥
کہُ نانک کرِپا بھئی سادھسنّگتِ نِدھِ مورے --150--12--2--	----	ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
چِنّتامنِ کرُنٹا مے --1-- رہاءُ --	----	ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥
دِین دئِیالا پاربّرہم --	----	ਦੀਨ ਦਇਆਲਾ ਪਾਰਬ੍ਰਹਮ ॥
جا کےَ سِمرنِ سُکھ بھۓ --1--	----	ਜਾ ਕੈ ਸਿਮਰਣਿ ਸੁਖ ਭਏ ॥੧॥
اکال پُرکھ اگادھِ بودھ --	----	ਅਕਾਲ ਪੁਰਖ ਅਗਾਧਿ ਬੋਧ ॥
سُنت جسو کوٹِ اگھ کھۓ --2--	----	ਸੁਨਤ ਜਸੋ ਕੋਟਿ ਅਘ ਖਏ ॥੨॥
کرِپا نِدھِ پّربھ مئِیا دھارِ --	----	ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥
نانک ہرِ ہرِ نام لۓ --3--13--151--	----	ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥
گئُڑی پوُربی مہلا[1] 5 -- | [1]محلا-	----	ਗਉੜੀ ਪੂਰਬੀ ਮਹਲਾ ੫ ॥
میرے من سرنِ پّربھوُ سُکھ پاۓ --	----	ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥
جا دِنِ بِسرےَ پّران سُکھداتا سو دِنُ جات اجاۓ --1-- رہاءُ --	----	ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥
ایک رَینٹ کےَ پاہُن تُم آۓ بہُ جُگ آس بدھاۓ --	----	ਏਕ ਰੈਣ ਕੈ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥

گرِہ مندر سنّپے جو دِسے جِءُ ترور کی چھائے --1--	----	ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥
تنُ میرا سنّپے سبھ میری باگ[1] مِلکھ سبھ جائے -- | [1]باغ-	----	ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥
دیونہارا بِسرِئو ٹھاکُرُ کھِن مہِ ہوت پرائے --2--	----	ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥
پہرے باگا کرِ اِسنانا چوِیا چنّدن لائے --	Page# [213]	ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥
نربھءُ نِرنّکار نہی چِینیا جِءُ ہستی ناوائے --3--	----	ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥
جءُ ہوءِ کِرپال ت ستِگُر میلے سبھِ سُکھ ہرِ کے نائے --	----	ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥
مُکتُ بھئِیا بنّدھن گُرِ کھولے جن نانک ہرِ گُنڑ گائے --152--14--4--	----	ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥
گئُڑی پوربی مہلا[1] 5 -- | [1]محلا-	----	ਗਉੜੀ ਪੂਰਬੀ ਮਹਲਾ ੫ ॥
میرے من گُرُ گُرُ گُرُ سد کرِیئے --	----	ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥
رتن جنمُ سپھل گُرِ کیِیا درسن کءُ بلِہرِیئے --1-- رہاءُ --	----	ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥੧॥ ਰਹਾਉ ॥

جیتے ساس گّراس منُ لیتا تیتے ہی گُن گائیۓ --	----	ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥
جٔ ہوۓ دَییالُ ستِگُرُ اپُنا تا اِہ مت بُدھِ پائیۓ --1--	----	ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥੧॥
میرے من نامِ لۓ جم بنّدھ تے چھُٹہِ سرب سُکھا سُکھ پائیۓ --	----	ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੁਟਹਿ ਸਰਬ ਸੁਖਾ ਸੁਖ ਪਾਈਐ ॥
سیوِ سُیامی ستِگُرُ داتا من بنّچھت پھل پائیۓ --2--	----	ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਪਾਈਐ ॥੨॥
نامُ اِسٹُ میت سُت کرتا من سنگِ تُہارے چالے --	----	ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥
کرِ سیوا ستِگُر اپُنے کی گُر تے پائیۓ پالے --3--	----	ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥੩॥
گُرِ کرِپالِ کرِپا پّربھِ دھاری بنسے سرب اندیسا --	----	ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ ॥
نانک سُکھُ پائِیا ہرِ کیرتنِ مِٹیو سگل کلیسا --4--15--153--	----	ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ॥੪॥੧੫॥੧੫੩॥
راگُ گئُڑی مہلا[1] 5 | [1]محلا-	----	ਰਾਗੁ ਗਉੜੀ ਮਹਲਾ ੫
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥

ترِسنا بِرلے ہی کی بُجھی ہے --1-- رہاءُ --	----	ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥
کوٹِ جورے لاکھ کرورے مَن ن ہورے --	----	ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥
پرےَ پرےَ ہی کءُ لُجھی ہے --1--	----	ਪਰੈ ਪਰੈ ਹੀ ਕਉ ਲੁਝੀ ਹੇ ॥੧॥
سُندر ناری اِنک پرکاری پر گرِہ بِکاری --	----	ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥
بُرا بھلا نہی سُجھی ہے --2--	----	ਬੁਰਾ ਭਲਾ ਨਹੀ ਸੁਝੀ ਹੇ ॥੨॥
اِنک بندھن مائِیا بھرمت بھرمائِیا گُن ندھِ نہی گائِیا --	----	ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥
من بِکھےَ ہی مہِ لُجھی ہے --3--	----	ਮਨ ਬਿਖੈ ਹੀ ਮਹਿ ਲੁਝੀ ਹੇ ॥੩॥
جا کءُ رے کرِپا کرےَ جیوت سوئی مرےَ سادھسنگ مائِیا ترےَ --	----	ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ ॥
نانک سو جنُ درِ ہرِ سجھی ہے --154--1--4--	----	ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥
گئُڑی مہلا 5 -- | محلا5	----	ਗਉੜੀ ਮਹਲਾ ੫ ॥
سبھہُو کو رسُ ہرِ ہو --1-- رہاءُ --	----	ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥
کاہُو جوگ کاہُو بھوگ کاہُو گیان کاہُو دھیان --	----	ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥

کاہُو ہو ڈنّڈ دھرِ ہو --1--	----	ਕਾਹੂ ਹੋ ਡੰਡ ਧਰਿ ਹੋ ॥੧॥
کاہُو جاپ کاہُو تاپ کاہُو پُوجا ہوم نیم --	----	ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥
کاہُو ہو گئُنُ کرِ ہو --2--	----	ਕਾਹੂ ਹੋ ਗਉਨੁ ਕਰਿ ਹੋ ॥੨॥
کاہُو تیر کاہُو نیر کاہُو بید بیچار --	----	ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥
نانکا بھگتِ پرِّء ہو --3--2--155--	----	ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
گُن کیرتِ نِدھِ موری --1-- رہاءُ --	----	ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥
تُوںہی رس تُوںہی جس تُوںہی رُوپ تُوہی رنگ --	----	ਤੁੰਹੀ ਰਸ ਤੁੰਹੀ ਜਸ ਤੁੰਹੀ ਰੂਪ ਤੁਹੀ ਰੰਗ ॥
آس اوٹ پرّبھ توری --1--	----	ਆਸ ਓਟ ਪ੍ਰਭ ਤੋਰੀ ॥੧॥
تُوہی مان تُوںہی دھان تُوہی پتِ تُوہی پرّان --	----	ਤੁਹੀ ਮਾਨ ਤੁੰਹੀ ਧਾਨ ਤੁਹੀ ਪਤਿ ਤੁਹੀ ਪ੍ਰਾਨ ॥
گُرِ تُوٹی لےَ جوری --2--	----	ਗੁਰਿ ਤੁਟੀ ਲੈ ਜੋਰੀ ॥੨॥
تُوہی گرِّہِ تُوہی بنِ تُوہی گاءُ تُوہی سُنِ --	----	ਤੁਹੀ ਗ੍ਰਿਹਿ ਤੁਹੀ ਬਨਿ ਤੁਹੀ ਗਾਉ ਤੁਹੀ ਸੁਨਿ ॥
ہےَ نانک نیر نیری --3--3--156--	Page# [214]	ਹੈ ਨਾਨਕ ਨੇਰ ਨੇਰੀ ॥੩॥੩॥੧੫੬॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥

ماتو ہرِ رنگِ ماتو --1-- رہاءُ --	----	ਮਾਤੋ ਹਰਿ ਰੰਗਿ ਮਾਤੋ ॥੧॥ ਰਹਾਉ ॥
اوُہی پیئو اوُہی کھیئو گُرہِ دیئو دانُ کیئو --	----	ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥
اُیاہُو سِءُ منُ راتو --1--	----	ਉਆਹੂ ਸਿਉ ਮਨੁ ਰਾਤੋ ॥੧॥
اوُہی بھاٹھی اوُہی پوچا اُہی پیارو اُہی رُوچا --	----	ਓੁਹੀ ਭਾਠੀ ਓੁਹੀ ਪੋਚਾ ਉਹੀ ਪਿਆਰੋ ਉਹੀ ਰੂਚਾ ॥
منِ اوہو سُکھُ جاتو --2--	----	ਮਨਿ ਓਹੋ ਸੁਖੁ ਜਾਤੋ ॥੨॥
سہج کیل اند کھیل رہے پھیر بھئے میل --	----	ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥
نانک گُر سبدِ پراتو --3--4--157--	----	ਨਾਨਕ ਗੁਰ ਸਬਦਿ ਪਰਾਤੋ ॥੩॥੪॥੧੫੭॥
راگُ گوُڑی مالوا مہلا[1] 5 | محلا[1]	----	ਰਾਗੁ ਗੌੜੀ ਮਾਲਵਾ ਮਹਲਾ ੫
ੴ سَتِگُر پِرسادِ --	----	ੴ ਸਤਿਗੁਰ ਪ੍ਰਸਾਦਿ ॥
ہرِ نامُ لیہُ میتا لیہُ آگے بِکھم پنّتھ بھیان --1-- رہاءُ --	----	ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥
سیوت سیوت سدا سیوِ تیرے سنّگِ بستُ ہے کالُ --	----	ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥
کرِ سیوا توُں سادھ کی ہو کاٹیئے جم جال --1--	----	ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥

ہوم جگ تیرتھ کیۓ بِچِ ہئُمےَ بدھے بِکار --	----	ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
نرکُ سُرگُ دُءِ بھُنّچنا ہوءِ بہُرِ بہُر اوتار --2--	----	ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥
سِو پُری بّرہم اِنّدّر پُری نِہچلُ کو تھاءُ ناہِ --	----	ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥
بِنُ ہرِ سیوا سُکھُ نہی ہو ساکت آوہِ جاہِ --3--	----	ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥
جَیسو گُرِ اُپدیسِیا مےَ تَیسو کہِیا پُکارِ --	----	ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
نانک کہےَ سُنِ رے منا کرِ کیِرتنُ ہوءِ اُدھارُ --4--1--158--	----	ਨਾਨਕ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥
راگُ گئُڑی مالا مہلا[1] 5 | محلا[1]	----	ਰਾਗੁ ਗਉੜੀ ਮਾਲਾ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
پائِئو بال بُدھِ سُکھُ رے --	----	ਪਾਇਓ ਬਾਲ ਬੁਧਿ ਸੁਖੁ ਰੇ ॥
ہرکھ سوگ ہانِ مِرتُ دُوکھ سُکھ چِتِ سمسرِ گُر ملے --1-- رہاءُ --	----	ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥੧॥ ਰਹਾਉ ॥
جءُ لءُ ہءُ کِچھُ سوچءُ چِتوءُ تءُ لءُ دُکھنُ بھرے --	----	ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥

جءُ کرِپال گرُ پُورا بھیٹِیا تءُ آند سہجے --1--	----	ਜਉ ਕ੍ਰਿਪਾਲ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ ॥੧॥
جیتی سِیانپ کرم ہءُ کیۓ تیتے بنّدھ پرے --	----	ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥
جءُ سادھو کرُ مستکِ دھرِئو تب ہم مُکت بھۓ --2--	----	ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥੨॥
جءُ لءُ میرو میرو کرتو تءُ لءُ بِکھُ گھیرے --	----	ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ ॥
منُ تنُ بُدھِ ارپی ٹھاکُر کءُ تب ہم سہجِ سوۓ --3--	----	ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥੩॥
جءُ لءُ پوٹ اُٹھائی چلِئءُ تءُ لءُ ڈان بھرے --	----	ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ॥
پوٹ ڈارِ گرُ پُورا مِلیا تءُ نانک نِربھۓ --4--1--159--	----	ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ ॥੪॥੧॥੧੫੯॥
گئُڑی مالا مہلا[1] 5 -- | محلا[1]	----	ਗਉੜੀ ਮਾਲਾ ਮਹਲਾ ੫ ॥
بھاونُ تیاگِئو ری تیاگِئو --	----	ਭਾਵਨੁ ਤਿਆਗਿਓ ਰੀ ਤਿਆਗਿਓ ॥
تیاگِئو مےَ گر مِل تیاگِئو --	----	ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥
سرب سُکھ آننّد منگل رس مانِ گوبِنّدے آگِئو --1-- رہاءُ --	----	ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥

ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥	Page# [215]	مانُ ابھِمانُ دوئُو سمانے مستکُ ڈارِ گُر پاگِئو --
ਸੰਪਤ ਹਰਖੁ ਨ ਆਪਤ ਦੂਖਾ ਰੰਗ ਠਾਕੁਰੈ ਲਾਗਿਓ ॥੧॥	----	سنّپت ہرکھُ ن آپت دُوکھا رنّگ ٹھاکُرَے لاگِئو --1--
ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥	----	باس باسری اےکَے سُیامی اُدِیان دّرِسٹاگِئو --
ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥	----	نِربھءُ بھئے سنّت بھّرمُ ڈارِئو پُورن سرباگِئو --2--
ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥	----	جو کِچھُ کرتےَ کارݨُ کینو منِ بُرو ن لاگِئو --
ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥	----	سادھسنّگتِ پرسادِ سنّتن کےَ سوئِئو منُ جاگِئو --3--
ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥	----	جن نانک اوڑِ تُہاری پرِئو آئِئو سرݨاگِئو --
ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥	----	نام رنّگ سہج رس ماݨے پھِرِ دُوکھُ ن لاگِئو --4--2--160--
ਗਉੜੀ ਮਾਲਾ ਮਹਲਾ ੫ ॥	----	گئُڑی مالا مہلا[1] 5 -- | [1]محلا-
ਪਾਇਆ ਲਾਲੁ ਰਤਨੁ ਮਨਿ ਪਾਇਆ ॥	----	پائِیا لالُ رتنُ منِ پائِیا --

ਤਨੁ ਸੀਤਲੁ ਮਨੁ ਸੀਤਲੁ ਥੀਆ
ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥

تنُ سِیتلُ منُ سِیتلُ تھِیا
ستگُر سبدِ سمائِیا --1-- رہاءُ --

ਲਾਥੀ ਭੂਖ ਤ੍ਰਿਸਨ ਸਭ ਲਾਥੀ
ਚਿੰਤਾ ਸਗਲ ਬਿਸਾਰੀ ॥

لاتھی بھُوکھ ترِسن سبھ لاتھی
چِنّتا سگل بِساری --

ਕਰੁ ਮਸਤਕਿ ਗੁਰਿ ਪੂਰੈ ਧਰਿਓ
ਮਨੁ ਜੀਤੋ ਜਗੁ ਸਾਰੀ ॥੧॥

کرُ مستکِ گُرِ پُورے دھرِئو
منُ جِیتو جگُ ساری --1--

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ
ਡੋਲਨ ਤੇ ਅਬ ਚੂਕੇ ॥

ترِپتِ اگھاءِ رہے رِد انترِ
ڈولن تے اب چُوکے --

ਅਖੁਟੁ ਖਜਾਨਾ ਸਤਿਗੁਰਿ ਦੀਆ
ਤੋਟਿ ਨਹੀ ਰੇ ਮੂਕੇ ॥੨॥

اکھُٹُ کھجانا[1] ستگُرِ دِییا
توٹِ نہی رے مُوکے --2-- | [1]خزانا۔

ਅਚਰਜੁ ਏਕੁ ਸੁਨਹੁ ਰੇ ਭਾਈ
ਗੁਰਿ ਐਸੀ ਬੂਝ ਬੁਝਾਈ ॥

اچرجُ ایکُ سُنہُ رے بھائی
گُرِ اَیسی بُوجھ بُجھائی --

ਲਾਹਿ ਪਰਦਾ ਠਾਕੁਰੁ ਜਉ ਭੇਟਿਓ
ਤਉ ਬਿਸਰੀ ਤਾਤਿ ਪਰਾਈ ॥੩॥

لاہِ پردا ٹھاکُرُ جءُ بھیٹِئو
تءُ بِسری تاتِ پرائی --3--

ਕਹਿਓ ਨ ਜਾਈ ਏਹੁ ਅਚੰਭਉ
ਸੋ ਜਾਨੈ ਜਿਨਿ ਚਾਖਿਆ ॥

کہِئو ن جائی ایہُ اچنّبھءُ
سو جانے جِنِ چاکھِیا --

ਕਹੁ ਨਾਨਕ ਸਚ ਭਏ ਬਿਗਾਸਾ
ਗੁਰਿ ਨਿਧਾਨੁ ਰਿਦੈ ਲੈ ਰਾਖਿਆ
॥੪॥੩॥੧੬੧॥

کہُ نانک سچ بھئے بِگاسا
گُرِ ندھانُ رِدے لے راکھِیا
--161--3--4--

گئُڑی مالا مہلا[1] 5 ـــ | [1]محلاـ	----	ਗਉੜੀ ਮਾਲਾ ਮਹਲਾ ੫ ॥
اُبرت راجا رام کی سرݨی ـــ	----	ਉਬਰਤ ਰਾਜਾ ਰਾਮ ਕੀ ਸਰਣੀ ॥
سرب لوک مائِیا کے منّڈل گِرِ گِرِ پرتے دھرݨی ــ1ــ رہاءُ ــ	----	ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
ساست سِنمّرِت بید بیچارے مہا پُرکھن اِءُ کہِیا ــ	----	ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥
بِنُ ہرِ بھجن ناہی نِستارا سُوکھُ ن کِنہُوںّ لہِیا ــ1ــ	----	ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥
تِینِ بھون کی لکھمی جوری بُوجھت ناہی لہرے ــ	----	ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥
بِنُ ہرِ بھگتِ کہا تھِتِ پاوَے پھِرتو پہرے پہرے ــ2ــ	----	ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥
انِک بِلاس کرت من موہن پُورن ہوت ن کاما ــ	----	ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥
جلتو جلتو کبہُو ن بُوجھت سگل برِّتھے بِنُ ناما ــ3ــ	----	ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥
ہرِ کا نامُ جپہُ میرے مِیتا اِہے سار سُکھُ پُورا ــ	----	ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥

ساد هسنگتِ جنم مرݨُ نِوارے
نانک جن کی دھورا ـــ4ـــ4ـــ162ـــ

ਸਾਧਸੰਗਤਿ ਜਨਮ ਮਰਣੁ ਨਿਵਾਰੈ
ਨਾਨਕ ਜਨ ਕੀ ਧੂਰਾ ॥੪॥੪॥੧੬੨॥

گئُڑی مالا مہلا[1] 5 ـــ | محلا[1]ـ

ਗਉੜੀ ਮਾਲਾ ਮਹਲਾ ੫ ॥

موکءُ اِه بِدھِ کو سمجھاوے ـــ

ਮੋ ਕਉ ਇਹ ਬਿਧਿ ਕੋ ਸਮਝਾਵੈ ॥

کرتا ہوءِ جناوے ـــ1ـــ رہاءُ ـــ

ਕਰਤਾ ਹੋਇ ਜਨਾਵੈ ॥੧॥ ਰਹਾਉ ॥

انجانت کِچھُ اِنہِ کمانو
جپ تپ کچھُو ن سادھا ـــ

ਅਨਜਾਨਤ ਕਿਛੁ ਇਨਹਿ ਕਮਾਨੋ
ਜਪ ਤਪ ਕਛੂ ਨ ਸਾਧਾ ॥

دہ دِس لے اِهُ منُ دئُرائِئو
کون کرم کرِ بادھا ـــ1ـــ

ਦਹ ਦਿਸਿ ਲੈ ਇਹੁ ਮਨੁ ਦਉਰਾਇਓ
ਕਵਨ ਕਰਮ ਕਰਿ ਬਾਧਾ ॥੧॥

من تن دھن بھُومِ کا ٹھاکُرُ
ہءُ اِس کا اِهُ میرا ـــ

ਮਨ ਤਨ ਧਨ ਭੂਮਿ ਕਾ ਠਾਕੁਰੁ
ਹਉ ਇਸ ਕਾ ਇਹੁ ਮੇਰਾ ॥

بھرم موہ کچھُ سُوجھِس ناہی
اِهُ پَیکھر پئے پَیرا ـــ2ـــ

Page#
[216]

ਭਰਮ ਮੋਹ ਕਛੁ ਸੂਝਸਿ ਨਾਹੀ
ਇਹ ਪੈਖਰ ਪਏ ਪੈਰਾ ॥੨॥

تب اِهُ کہا کماون پرِیا
جب اِهُ کچھُو ن ہوتا ـــ

ਤਬ ਇਹੁ ਕਹਾ ਕਮਾਵਨ ਪਰਿਆ
ਜਬ ਇਹੁ ਕਛੂ ਨ ਹੋਤਾ ॥

جب ایک نِرنّجن نِرنکار پّربھ
سبھُ کِچھُ آپِہ کرتا ـــ3ـــ

ਜਬ ਏਕ ਨਿਰੰਜਨ ਨਿਰੰਕਾਰ ਪ੍ਰਭ
ਸਭੁ ਕਿਛੁ ਆਪਹਿ ਕਰਤਾ ॥੩॥

اپنے کرتب آپے جانے
جِن اِهُ رچنُ رچائِیا ـــ

ਅਪਨੇ ਕਰਤਬ ਆਪੇ ਜਾਨੈ
ਜਿਨਿ ਇਹੁ ਰਚਨੁ ਰਚਾਇਆ ॥

کہُ نانکُ کرنْہارُ ہےَ آپے ستِگُرِ بھرمُ چُکائِیا --4--5--163--	----	ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥
گئُڑی مالا مہلا[1] 5 -- | [1]محلا-	----	ਗਉੜੀ ਮਾਲਾ ਮਹਲਾ ੫ ॥
ہرِ بِنُ اور کرِیا بِرتھے --	----	ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥
جپ تپ سنّجم کرم کمانْے اِہِ اورےَ مُوسے --1-- رہاءُ --	----	ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥
برت نیم سنّجم مہِ رہتا تِن کا آڈھُ ن پائِیا --	----	ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
آگےَ چلنْ٘ اءُرُ ہےَ بھائی اُونْہا کامِ ن آئِیا --1--	----	ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
تیِرتھِ ناءِ ارُ دھرنی بھّرمتا آگےَ ٹھئُرُ ن پاوےَ --	----	ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥
اُوہا کامِ ن آوےَ اِہ بِدھِ اوہُ لوگن ہی پتیِیاوےَ --2--	----	ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥
چتُر بید مُکھ بچنی اُچرےَ آگےَ مہلُ[1] ن پائیِئےَ -- | [1]محلُ-	----	ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥
بُوجھےَ ناہی ایکُ سُدھاکھرُ اوہُ سگلی جھاکھ جھکھائیِئےَ --3--	----	ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥

نانکُ کہتو اِہُ بِچارا جِ کماوےَ سُ پار گرامی ــ ــ	ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥
گُرُ سیوہُ ارُ نامُ دھِیاوہُ تِیاگہُ منہُ گُمانی ــ ــ4ــ ــ6ــ ــ164ــ ــ	ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
گئُڑی مالا 5 ــ ــ	ਗਉੜੀ ਮਾਲਾ ੫ ॥
مادھ ءُ ہرِ ہرِ ہرِ مُکھِ کہِیۓَ ــ ــ	ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
ہم تے کچھُو ن ہووےَ سُیامی جِ ءُ راکھہُ تِ ءُ رہِیۓَ ــ ــ1ــ ــ رہاءُ ــ ــ	ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
کِیا کچھُ کرےَ کِ کرنَیہارا کِیا اِسُ ہاتھِ بِچارے ــ ــ	ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
جِتُ تُم لاوہُ تِت ہی لاگا پُورن کھسم[1] ہمارے ــ ــ1ــ ــ | [1]خصم ـ	ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥
کرہُ کرِپا سرب کے داتے ایک رُوپ لِو لاوہُ ــ ــ	ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
نانک کی بینَنّتی ہرِ پہِ اپُنا نامُ جپاوہُ ــ ــ2ــ ــ7ــ ــ165ــ ــ	ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥
راگُ گئُڑی ماجھ مہلا[1] 5 | [1]محلاـ	ਰਾਗੁ ਗਉੜੀ ਮਾਝ ਮਹਲਾ ੫
ੴ سِتگُر پّرسادِ ــ ــ	ੴ ਸਤਿਗੁਰ ਪ੍ਰਸਾਦਿ ॥
دِین دئِیال دمودر رائِیا جی ءُ ــ ــ	ਦੀਨ ਦਇਆਲ ਦਮੋਦਰ ਰਾਇਆ ਜੀਉ ॥

کوٹِ جنا کرِ سیو لگائیا جی ءُ ــ	----	ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥
بھگت وچھلُ تیرا بِردُ رکھائیا جی ءُ ــ	----	ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥
پُورن سبھنی جائی جی ءُ ــ1ــ	----	ਪੂਰਨ ਸਭਨੀ ਜਾਈ ਜੀਉ ॥੧॥
کِ ءُ پیکھا پِریتمُ کوݨ سُکرݨی جی ءُ ــ	----	ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥
سنّتا داسی سیوا چرݨی جی ءُ ــ	----	ਸੰਤਾ ਦਾਸੀ ਸੇਵਾ ਚਰਣੀ ਜੀਉ ॥
اِہُ جی ءُ وتائی بلِ بلِ جائی جی ءُ ــ	----	ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥
تِسُ نِوِ نِوِ لاگ ءُ پائی جی ءُ ــ2ــ	----	ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥
پوتھی پنّڈِت بید کھوجنّتا جی ءُ ــ	----	ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥
ہوءِ بَیراگی تیرتھِ ناونّتا جی ءُ ــ	----	ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥
گِیت ناد کِیرتنُ گاونّتا جی ءُ ــ	----	ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥
ہرِ نِربھ ءُ نامُ دھِیائی جی ءُ ــ3ــ	----	ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥
بھۓ کِرپال سُیامی میرے جی ءُ ــ	----	ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥
پتت پوِت لگِ گُر کے پَیرے جی ءُ ــ	----	ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥
بھرمُ بھ ءُ کاٹِ کیۓ نِروَیرے جی ءُ ــ	Page# [217]	ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥
گُر من کی آس پُورائی جی ءُ ــ4ــ	----	ਗੁਰ ਮਨ ਕੀ ਆਸ ਪੂਰਾਈ ਜੀਉ ॥੪॥
جِنِ ناءُ پائیا سو دھنونّتا جی ءُ ــ	----	ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥
جِنِ پربھُ دھِیائیا سُ سوبھاونّتا جی ءُ ــ	----	ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥

جِسُ سادھُو سنّگتِ تِسُ سبھ سُکرݨی جیءُ --	----	ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥
جن نانک سہجِ سمائی جیءُ --5--1--166--	----	ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥
گئُڑی مہلا[1] 5 ماجھ -- | [1]محلا-	----	ਗਉੜੀ ਮਹਲਾ ੫ ਮਾਝ ॥
آءُ ہمارےَ رام پِیارے جیءُ --	----	ਆਉ ਹਮਾਰੈ ਰਾਮ ਪਿਆਰੇ ਜੀਉ ॥
رَیݨِ دِنسُ ساسِ ساسِ چِتارے جیءُ --	----	ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥
سنّت دےءُ سنّدیسا پےَ چرݨارے جیءُ --	----	ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥
تُدھُ بِنُ کِتُ بِدھِ ترِیئےَ جیءُ --1--	----	ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥
سنّگِ تُمارےَ مےَ کرے اننّدا جیءُ --	----	ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥
وݨِ تِݨِ ترِبھوݨِ سُکھ پرماننّدا جیءُ --	----	ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥
سیج سُہاوی اِہُ منُ بِگسنّدا جیءُ --	----	ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥
پیکھِ درسنُ اِہُ سُکھُ لہِیئےَ جیءُ --2--	----	ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥
چرݨ پکھارِ کری نِت سیوا جیءُ --	----	ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥
پُوجا ارچا بنّدن دیوا جیءُ --	----	ਪੂਜਾ ਅਰਚਾ ਬੰਦਨ ਦੇਵਾ ਜੀਉ ॥
داسنِ داسُ نامُ جپِ لیوا جیءُ --	----	ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥
بِنءُ ٹھاکُر پہِ کہِیئےَ جیءُ --3--	----	ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥
اِچھ پُنّنی میری منُ تنُ ہرِیا جیءُ --	----	ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥

درسن پیکھت سبھ دُکھ پرہرِیا جی ءُ --	----	ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥
ہرِ ہرِ نامُ جپے جپ ترِیا جی ءُ --	----	ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥
اِہ اجرُ نانک سُکھُ سہِیۓ جی ءُ --167--2--4--	----	ਇਹ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥
گئُڑی ماجھ مہلا[1] 5 -- | [1]محلا-	----	ਗਉੜੀ ਮਾਝ ਮਹਲਾ ੫ ॥
سُنِ سُنِ ساجن من مِت پیارے جی ءُ --	----	ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
منُ تنُ تیرا اِہُ جی ءُ بھِ وارے جی ءُ --	----	ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥
وِسرُ ناہی پّربھ پّراݨ ادھارے جی ءُ --	----	ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥
سدا تیری سرݨائی جی ءُ --1--	----	ਸਦਾ ਤੇਰੀ ਸਰਣਾਈ ਜੀਉ ॥੧॥
جِسُ ملِۓ منُ جِیوے بھائی جی ءُ --	----	ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥
گُر پرسادی سو ہرِ ہرِ پائی جی ءُ --	----	ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥
سبھُ کِچھُ پّربھ کا پّربھ کِیا جائی جی ءُ --	----	ਸਭੁ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥
پّربھ کءُ سد بلِ جائی جی ءُ --2--	----	ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥
ایہُ نِدھانُ جپے وڈبھاگی جی ءُ --	----	ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥
نام نِرنّجن ایک لِو لاگی جی ءُ --	----	ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥
گُرُ پُورا پائِیا سبھُ دُکھُ مِٹائِیا جی ءُ --	----	ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥

آٹھ پہر گُن گائِیا جیءُ --3--	----	ਆਠ ਪਹਰ ਗੁਣ ਗਾਇਆ ਜੀਉ ॥੩॥
رتن پدارتھ ہرِ نامُ تُمارا جیءُ --	----	ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥
تُوںّ سچا ساہُ بھگتُ ونّجارا جیءُ --	----	ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥
ہرِ دھنُ راسِ سچُ واپارا جیءُ --	----	ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥
جن نانک سد بلِہارا جیءُ --4--3--168--	----	ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥
راگُ گئُڑی ماجھ مہلا[1] 5 | [1]محلا-	----	ਰਾਗੁ ਗਉੜੀ ਮਾਝ ਮਹਲਾ ੫
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
تُوںّ میرا بہُ مانُّ کرتے تُوںّ میرا بہُ مانُّ --	----	ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥
جورِ[1] تُمارےَ سُکھِ وسا سچُ سبدُ نِیسانُّ[2] --1-- رہاءُ -- | [1]زورِ- [2]نِیشانُّ-	----	ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
سبھے گلا جاتِیا سُنِّ کےَ چُپ کِیا --	----	ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
کد ہی سُرتِ ن لدھِیا مائِیا موہڑِیا --1--	----	ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
دےءِ بُجھارت سارتا سے اکھی ڈِٹھڑِیا --	----	ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥

کوئی جِ مُورکھُ لوبھِیا	Page# [218]	ਕੋਈ ਜਿ ਮੂਰਖੁ ਲੋਭੀਆ
مُولِ ن سُنٹی کہِیا --2--		ਮੂਲਿ ਨ ਸੁਣੀ ਕਹਿਆ ॥੨॥
اِکسُ دُہُ چہُ کِیا گنٹی	----	ਇਕਸੁ ਦੁਹੁ ਚਹੁ ਕਿਆ ਗਣੀ
سبھ اِکتُ سادِ مُٹھی --		ਸਭ ਇਕਤੁ ਸਾਦਿ ਮੁਠੀ ॥
اِکُ ادھُ ناءِ رسِیئڑا	----	ਇਕੁ ਅਧੁ ਨਾਇ ਰਸੀਅੜਾ
کا وِرلی جاءِ وُٹھی --3--		ਕਾ ਵਿਰਲੀ ਜਾਇ ਵੁਠੀ ॥੩॥
بھگت سچے درِ سوہدے	----	ਭਗਤ ਸਚੇ ਦਰਿ ਸੋਹਦੇ
اند کرہِ دِن راتِ --		ਅਨਦ ਕਰਹਿ ਦਿਨ ਰਾਤਿ ॥
رنّگِ رتے پرمیسرَے		ਰੰਗਿ ਰਤੇ ਪਰਮੇਸਰੈ
جن نانک تِن بلِ جات	----	ਜਨ ਨਾਨਕ ਤਿਨ ਬਲਿ ਜਾਤ
--4--1--169--		॥੪॥੧॥੧੬੯॥
گئُڑی مہلا[1] 5 مانْجھ -- | [1] محلا-	----	ਗਉੜੀ ਮਹਲਾ ੫ ਮਾਂਝ ॥
دُکھ بھنّجنُ تیرا نامُ جی	----	ਦੁਖ ਭੰਜਨੁ ਤੇਰਾ ਨਾਮੁ ਜੀ
دُکھ بھنّجنُ تیرا نامُ --		ਦੁਖ ਭੰਜਨੁ ਤੇਰਾ ਨਾਮੁ ॥
آٹھ پہر آرادھیئَے	----	ਆਠ ਪਹਰ ਆਰਾਧੀਐ
پُورن سِتگُر گِیانُ --1-- رہاءُ --		ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥
جِتُ گھٹِ وسےَ پاربرّہمُ	----	ਜਿਤੁ ਘਟਿ ਵਸੈ ਪਾਰਬ੍ਰਹਮੁ
سوئی سُہاوا تھاءُ --		ਸੋਈ ਸੁਹਾਵਾ ਥਾਉ ॥

جم کنّکرُ نیڑِن آوئی رسنا ہرِ گُنڑ گاءُ --1--	----	ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥
سیوا سُرتِ ن جاݨِیا نا جاپےَ آرادھِ --	----	ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
اوٹ تیری جگجِیونا میرے ٹھاکُر اگم اگادھِ --2--	----	ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥
بھۓ کرِّپال گُسائِیا نٹھے سوگ سنّتاپ --	----	ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
تتی واءُ ن لگئی ستِگُرِ رکھے آپِ --3--	----	ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥
گُرُ نارائِڻُ دیُ گُرُ گُرُ سچا سِرجنْہارُ --	----	ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
گُرِ تُٹھےَ سبھ کِچھُ پائِیا جن نانک سد بلِہار --4--2--170--	----	ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
گئُڑی ماجھ مہلا[1] 5 -- | [1]محلا-	----	ਗਉੜੀ ਮਾਝ ਮਹਲਾ ੫ ॥
ہرِ رام رام رام راما --	----	ਹਰਿ ਰਾਮ ਰਾਮ ਰਾਮ ਰਾਮਾ ॥
جپِ پُورن ہوۓ کاما --1-- رہاءُ --	----	ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥
رام گوبِنّد جپیدِیا ہویا مُکھُ پوِتّرُ --	----	ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥

ہرِ جسُ سُنِئیَۓ جِس تے	----	ਹਰਿ ਜਸੁ ਸੁਣੀਐ ਜਿਸ ਤੇ
سوئی بھائی مِترُ --1--		ਸੋਈ ਭਾਈ ਮਿਤ੍ਰ ॥੧॥
سبھِ پدارتھ سبھِ پھلا	----	ਸਭਿ ਪਦਾਰਥ ਸਭਿ ਫਲਾ
سرب گُنٹا جِسُ ماہِ --		ਸਰਬ ਗੁਣਾ ਜਿਸੁ ਮਾਹਿ ॥
کِءُ گوبِنّدُ منہُ وِسارِیۓَ	----	ਕਿਉ ਗੋਬਿੰਦੁ ਮਨਹੁ ਵਿਸਾਰੀਐ
جِسُ سِمرت دُکھ جاہِ --2--		ਜਿਸੁ ਸਿਮਰਤ ਦੁਖ ਜਾਹਿ ॥੨॥
جِسُ لڑِ لگِۓَ جیوِیۓَ	----	ਜਿਸੁ ਲੜਿ ਲਗਿਐ ਜੀਵੀਐ
بھوجلُ ئیۓَ پارِ --		ਭਵਜਲੁ ਪਈਐ ਪਾਰਿ ॥
مِلِ سادھُو سنّگِ اُدھارُ ہوءِ	----	ਮਿਲਿ ਸਾਧੂ ਸੰਗਿ ਉਧਾਰੁ ਹੋਇ
مُکھ اُوجل دربارِ --3--		ਮੁਖ ਊਜਲ ਦਰਬਾਰਿ ॥੩॥
جِیون رُوپ گوپال جسُ	----	ਜੀਵਨ ਰੂਪ ਗੋਪਾਲ ਜਸੁ
سنّت جنا کی راسِ --		ਸੰਤ ਜਨਾ ਕੀ ਰਾਸਿ ॥
نانک اُبرے نامُ جپِ	----	ਨਾਨਕ ਉਬਰੇ ਨਾਮੁ ਜਪਿ
دِر سچے سابااِس --4--3--171--		ਦਰਿ ਸਚੈ ਸਾਬਾਸਿ ॥੪॥੩॥੧੭੧॥
گئُڑی ماجھ مہلا[1] 5 -- | [1]محلا-	----	ਗਉੜੀ ਮਾਝ ਮਹਲਾ ੫ ॥
مِٹھے ہرِ گُنٹ گاءُ جِنّدُو	----	ਮੀਠੇ ਹਰਿ ਗੁਣ ਗਾਉ ਜਿੰਦੂ
تُوںّ مِٹھے ہرِ گُنٹ گاءُ --		ਤੂੰ ਮੀਠੇ ਹਰਿ ਗੁਣ ਗਾਉ ॥
سچے سیتی رتیا	----	ਸਚੇ ਸੇਤੀ ਰਤਿਆ
مِلیا نِتھاوے تھاءُ --1-- رہاءُ --		ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥

ہورِ ساد سبھِ پھِکیا تنُ منُ پھِکا ہوءِ --	----	ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥
وِنُ پرمیسر جو کرے پھِٹُ سُ جِیونُ سوءِ --1--	----	ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥
انّچلُ گہِ کے سادھ کا ترنا اِہُ سنّسارُ --	----	ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
پاربرہمُ آرادھیئے اُدھرے سبھ پروارُ --2--	----	ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥
ساجنُ بنّدھُ سُمِترُ سو ہرِ نامُ ہِردے دےءِ --	----	ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥
اَئُگنْ سبھ مِٹاءِ کے پرئُپکارُ کرےءِ --3--	----	ਅਉਗਣ ਸਭ ਮਿਟਾਇ ਕੈ ਪਰਉਪਕਾਰੁ ਕਰੇਇ ॥੩॥
مالُ کھجانا[1] تھیہُ گھرُ ہرِ کے چرنْ نِدھان --	----	ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥
نانک جاچکُ درِ تیرے پربھ تُدھنو منّگے دانُ --172--4--4--	----	ਨਾਨਕ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥
ੴ ستگُر پرسادِ --	Page# [219]	ੴ ਸਤਿਗੁਰ ਪ੍ਰਸਾਦਿ ॥
راگُ گئُڑی مہلا[1] 9 --	----	ਰਾਗੁ ਗਉੜੀ ਮਹਲਾ ੯ ॥

[1] خزانا-

[1] محلا-

سادھو من کا مانُ تیاگ ءُ ـــ	----	ਸਾਧੋ ਮਨ ਕਾ ਮਾਨੁ ਤਿਆਗਉ ॥
کامُ کرودھُ سنّگتِ دُرجن کی تا تے اہِنِس بھاگ ءُ ـــ1ـــ رہاءُ ـــ	----	ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
سُکھُ دُکھُ دونو سم کرِ جانےَ اءُرُ مانُ اپمانا ـــ	----	ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ہرکھ سوگ تے رہےَ اتِیتا تِن جگِ تتُ پچھانا ـــ1ـــ	----	ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
اُستتِ نِنّدا دوئُو تیاگےَ کھوجےَ پدُ نِربانا ـــ	----	ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
جن نانک اِہُ کھیلُ کٹھنُ ہےَ کِنہوںّ گُرمُکھِ جانا ـــ2ـــ1ـــ	----	ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
گئُڑی مہلا[1] 9 ـــ | [1]محلا ـ	----	ਗਉੜੀ ਮਹਲਾ ੯ ॥
سادھو رچنا رام بنائی ـــ	----	ਸਾਧੋ ਰਚਨਾ ਰਾਮ ਬਨਾਈ ॥
اِکِ بنسےَ اِک استھِرُ مانےَ اچرجُ لکھِئو ن جائی ـــ1ـــ رہاءُ ـــ	----	ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
کام کرودھ موہ بسِ پرّانی ہرِ مُورتِ بِسرائی ـــ	----	ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
جھُوٹھا تنُ ساچا کرِ مانِئو جِ ءُ سُپنا رَینائی ـــ1ـــ	----	ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥

جو دِسے سو سگل بِناسے جِ ج ءُ بادر کی چھائی --	----	ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
جن نانکُ جگُ جانِئو مِتھِیا رہِئو رام سرنائی --2--2--	----	ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
گئُڑی مہلا[1] 9 -- | محلا[1]-	----	ਗਉੜੀ ਮਹਲਾ ੯ ॥
پّرانی کءُ ہرِ جسُ منِ نہی آوے --	----	ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
اہِنِسِ مگنُ رہے مائِیا مے کہُ کَیسے گُن گاوے --1-- رہاءُ --	----	ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
پُوت مِیت مائِیا ممتا سِءُ اِہ بِدھِ آپُ بنّدھاوے --	----	ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
مّرِگ تّرِسنا جِءُ جھُوٹھو اِہُ جگ دیکھِ تاسِ اُٹھِ دھاوے --1--	----	ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥
بھُگتِ مُکتِ کا کارنُ سُیامی مُوڑ تاہِ بِسراوے --	----	ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
جن نانک کوٹن مے کوئُو بھجن رام کو پاوے --2--3--	----	ਜਨ ਨਾਨਕ ਕੋਟਨ ਮੈ ਕੋਊ ਭਜਨ ਰਾਮ ਕੋ ਪਾਵੈ ॥੨॥੩॥
گئُڑی مہلا[1] 9 -- | محلا[1]-	----	ਗਉੜੀ ਮਹਲਾ ੯ ॥
سادھو اِہُ منُ گہِئو ن جائی --	----	ਸਾਧੋ ਇਹੁ ਮਨੁ ਗਹਿਓ ਨ ਜਾਈ ॥

چنّچل ترِسنا سنّگِ بستُ ہےَ یا تے تھِرُ ن رہائی --1-- رہاۓُ --	----	ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
کٹھن کرودھ گھٹ ہی کے بھِیترِ جِہ سُدھِ سبھ بِسرائی --	----	ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
رتنُ گِیانُ سبھ کو ہِرِ لینا تا سِۓُ کچھُ ن بسائی --1--	----	ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥
جوگی جتن کرت سبھِ ہارے گُنی رہے گُن گائی --	----	ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
جن نانک ہرِ بھۓ دئِیالا تۓُ سبھ بِدھِ بنِ آئی --2--4--	----	ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥
گئُڑی مہلا[1] 9 -- | محلا[1]-	----	ਗਉੜੀ ਮਹਲਾ ੯ ॥
سادھو گوبِنّد کے گُن گاوۓُ --	----	ਸਾਧੋ ਗੋਬਿੰਦ ਕੇ ਗੁਨ ਗਾਵਉ ॥
مانس جنمُ امولکُ پائِئو بِرتھا کاہِ گواوۓُ --1-- رہاۓُ --	----	ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥
پتِت پُنیت دِین بنّدھ ہرِ سرنِ تاہِ تُم آوۓُ --	----	ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
گج کو ترّاسُ مِٹِئو جِہ سِمرت تُم کاہے بِسراوۓُ --1--	----	ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥

تجِ ابھمان موہ مائِیا پھُنِ بھجن رام چِتُ لاوءُ ۔۔	----	ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
نانک کہت مُکتِ پنّتھ اِہُ گُرمُکھِ ہوءِ تُم پاوءُ ۔۔2۔۔5۔۔	----	ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
گئُڑی مہلا[1] 9 ۔۔ | محلا[1]۔	----	ਗਉੜੀ ਮਹਲਾ ੯ ॥
کوئُو مائی بھُولِئو منُ سمجھاوے ۔۔	----	ਕੋਊ ਮਾਈ ਭੂਲਿਓ ਮਨੁ ਸਮਝਾਵੈ ॥
بید پُران سادھ مگ سُنِ کرِ نِمکھ ن ہرِ گُن گاوے ۔۔1۔۔ رہاءُ ۔۔	Page# [220]	ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥
دُرلبھ دیہ پاءِ مانس کی برتھا جنمُ سِراوے ۔۔	----	ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
مائِیا موہ مہا سنّکٹ بن تا سِءُ رُچ اُپجاوے ۔۔1۔۔	----	ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥
انّتر باہرِ سدا سنّگِ پّربھُ تا سِءُ نیہُ ن لاوے ۔۔	----	ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
نانک مُکتِ تاہِ تُم مانہُ جِہ گھٹِ رامُ سماوے ۔۔2۔۔6۔۔	----	ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥
گئُڑی مہلا[1] 9 ۔۔ | محلا[1]۔	----	ਗਉੜੀ ਮਹਲਾ ੯ ॥
سادھو رام سرنِ بِسراما ۔۔	----	ਸਾਧੋ ਰਾਮ ਸਰਨਿ ਬਿਸਰਾਮਾ ॥

بید پُران پڑے کو اِہ گُن سِمرے ہرِ کو ناما ۔۔1۔۔ رہاۓ ۔۔	----	ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥
لوبھ موہ مائِیا ممتا پھُنِ اۓ بِکھِئن کی سیوا ۔۔	----	ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
ہرکھ سوگ پرسےَ جِہ ناہنِ سو مُورتِ ہےَ دیوا ۔۔1۔۔	----	ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥
سُرگ نرک انمّرِت بِکھُ اے سبھ تِۓ کنّچن ارُ پَیسا ۔۔	----	ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
اُستتِ نِنّدا اے سم جا کےَ لوبھُ موہُ پھُنِ تَیسا ۔۔2۔۔	----	ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥
دُکھُ سُکھُ اے بادھے جِہ ناہنِ تہِ تُم جانۓ گِیانی ۔۔	----	ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
نانک مُکتِ تاہِ تُم مانۓ اِہ بِدھِ کو جو پرّانی ۔۔3۔۔7۔۔	----	ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
گئُڑی مہلا[1] 9 ۔۔ | محلا[1]۔	----	ਗਉੜੀ ਮਹਲਾ ੯ ॥
من رے کہا بھئِیو تےَ بئُرا ۔۔	----	ਮਨ ਰੇ ਕਹਾ ਭਇਓ ਤੈ ਬਉਰਾ ॥
اہِنِس اَئُدھ گھٹےَ نہی جانےَ بھئِیو لوبھ سنّگِ ہئُرا ۔۔1۔۔ رہاۓ ۔۔	----	ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

جو تن تے اپنو کرِ مانِئو ارُ سُندّر گرِہ ناری --	----	ਜੋ ਤਨ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥
اِن مَیں کچھُ تیرو رے ناہنِ دیکھو سوچ بِچاری --1--	----	ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥
رتن جنمُ اپنو تے ہارِئو گوبِنّد گتِ نہی جانی --	----	ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥
نِمکھ ن لین بھئِئو چرنن سِنْءُ بِرتھا ائُدھ سِرانی --2--	----	ਨਿਮਖ ਨ ਲੀਨ ਭਇਓ ਚਰਨਨ ਸਿੰਉ ਬਿਰਥਾ ਅਉਧ ਸਿਰਾਨੀ ॥੨॥
کہُ نانک سوئی نرُ سُکھیِیا رام نام گُن گاوے --	----	ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥
ائُر سگل جگُ مائِیا موہِیا نِربھے پدُ نہی پاوے --3--8--	----	ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥
گئُڑی مہلا[1] 9 -- | محلا[1]	----	ਗਉੜੀ ਮਹਲਾ ੯ ॥
نر اچیت پاپ تے ڈرُ رے --	----	ਨਰ ਅਚੇਤ ਪਾਪ ਤੇ ਡਰੁ ਰੇ ॥
دِین دئِیال سگل بھے بھنّجن سرنِ تاہِ تُم پرُ رے --1-- رہاءُ --	----	ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
بید پُران جاس گُن گاوت تا کو نامُ ہیئے مو دھرُ رے --	----	ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥

پاون نامُ جگتِ مےَ ہرِ کو سِمرِ سِمرِ کسمل سبھ ہرُ رے --1--	----	ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥
مانس دیہ بہُرِ نہ پاوےَ کچھُو اُپاءُ مُکتِ کا کرُ رے --	----	ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
نانک کہت گاءِ کرُنا مےَ بھوساگر کےَ پارِ اُترُ رے --251--9--2--	----	ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
راگُ گئُڑی اسٹپدییا مہلا[1] 1 گئُڑی گُیاریری | محلا[1]-	----	ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ
ੴ سِتنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
نِدھِ سِدھِ نِرمل نامُ بیچارُ --	----	ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥
پُورن پُورِ رہیا بِکھُ مارِ --	----	ਪੂਰਨ ਪੂਰਿ ਰਹਿਆ ਬਿਖੁ ਮਾਰਿ ॥
ترِکُٹی چھُوٹی بِمل مجھارِ --	----	ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥
گُرِ کی متِ جیءِ آئی کارِ --1--	Page# [221]	ਗੁਰਿ ਕੀ ਮਤਿ ਜੀਇ ਆਈ ਕਾਰਿ ॥੧॥
اِن بِدھِ رام رمت منُ مانیا --	----	ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
گِیان انّجنُ گُر سبدِ پچھانیا --1-- رہاءُ --	----	ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
اِکُ سُکھُ مانیا سہجِ مِلائیا --	----	ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
نِرمل بانُی بھرمُ چُکائیا --	----	ਨਿਰਮਲ ਬਾਣੀ ਭਰਮੁ ਚੁਕਾਇਆ ॥
لال بھئے سُوہا رنّگُ مائِیا --	----	ਲਾਲ ਭਏ ਸੂਹਾ ਰੰਗੁ ਮਾਇਆ ॥

	ندرِ بھئی بِکھُ ٹھاکِ رہائیا --2--	----	ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
	اُلٹ بھئی جِیوت مرِ جاگِیا --	----	ਉਲਟ ਭਈ ਜੀਵਤ ਮਰਿ ਜਾਗਿਆ ॥
	سبدِ روے منُ ہرِ سِءُ لاگِیا --	----	ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
	رسُ سنّگرِہِ بِکھُ پرہرِ تیاگِیا --	----	ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
	بھاءِ بسے جم کا بھءُ بھاگِیا --3--	----	ਭਾਇ ਬਸੇ ਜਮ ਕਾ ਭਉ ਭਾਗਿਆ ॥੩॥
	ساد رہے بادنّ اہنکارا --	----	ਸਾਦ ਰਹੇ ਬਾਦੰ ਅਹੰਕਾਰਾ ॥
[1]حکم-	چِتُ ہرِ سِءُ راتا ہُکمِ[1] اپارا --	----	ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
[1]ذاتِ-	جاتِ[1] رہے پتِ کے آچارا --	----	ਜਾਤਿ ਰਹੇ ਪਤਿ ਕੇ ਆਚਾਰਾ ॥
	دِرسٹِ بھئی سُکھُ آتم دھارا --4--	----	ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
	تُجھ بِنُ کوءِ ن دیکھءُ میِتُ --	----	ਤੁਝ ਬਿਨੁ ਕੋਇ ਨ ਦੇਖਉ ਮੀਤੁ ॥
	کِسُ سیوءُ کِسُ دیوءُ چیِتُ --	----	ਕਿਸੁ ਸੇਵਉ ਕਿਸੁ ਦੇਵਉ ਚੀਤੁ ॥
	کِسُ پُوچھءُ کِسُ لاگءُ پاءِ --	----	ਕਿਸੁ ਪੂਛਉ ਕਿਸੁ ਲਾਗਉ ਪਾਇ ॥
	کِسُ اُپدیسِ رہا لِو لاءِ --5--	----	ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
	گُر سیوی گُر لاگءُ پاءِ --	----	ਗੁਰ ਸੇਵੀ ਗੁਰ ਲਾਗਉ ਪਾਇ ॥
	بھگتِ کری راچءُ ہرِ ناءِ --	----	ਭਗਤਿ ਕਰੀ ਰਾਚਉ ਹਰਿ ਨਾਇ ॥
	سِکھِیا دِیکھِیا بھوجن بھاءُ --	----	ਸਿਖਿਆ ਦੀਖਿਆ ਭੋਜਨ ਭਾਉ ॥
[1]حکم-	ہُکمِ[1] سنّجوگی نِج گھرِ جاءُ --6--	----	ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
	گرب گتنّ سُکھ آتم دھِیانا --	----	ਗਰਬ ਗਤੰ ਸੁਖ ਆਤਮ ਧਿਆਨਾ ॥
	جوتِ بھئی جوتی ماہِ سمانا --	----	ਜੋਤਿ ਭਈ ਜੋਤੀ ਮਾਹਿ ਸਮਾਨਾ ॥

لِکھتُ مِٹے نہی سبدُ نیسانا[1] -- | [1]نیشانا-	----	ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
کرتا کرݨا کرتا جانا --7--	----	ਕਰਤਾ ਕਰਣਾ ਕਰਤਾ ਜਾਨਾ ॥੭॥
نہ پنّڈِتُ نہ چتُرُ سِیانا --	----	ਨਹ ਪੰਡਿਤੁ ਨਹ ਚਤੁਰੁ ਸਿਆਨਾ ॥
نہ بھُولو نہ بھرمِ بھُلانا --	----	ਨਹ ਭੂਲੋ ਨਹ ਭਰਮਿ ਭੁਲਾਨਾ ॥
کتھ ءُ ن کتھنی ہُکمُ[1] پچھانا -- | [1]حُکمُ-	----	ਕਥਉ ਨ ਕਥਨੀ ਹੁਕਮੁ ਪਛਾਨਾ ॥
نانک گُرمتِ سہجِ سمانا --9--1--	----	ਨਾਨਕ ਗੁਰਮਤਿ ਸਹਜਿ ਸਮਾਨਾ ॥੯॥੧॥
گئُڑی گیاریری مہلا[1] 1 -- | [1]محلا-	----	ਗਉੜੀ ਗੁਆਰੇਰੀ ਮਹਲਾ ੧ ॥
منُ کُنّچرُ کائِیا اُدِیانےَ --	----	ਮਨੁ ਕੁੰਚਰੁ ਕਾਇਆ ਉਦਿਆਨੈ ॥
گُرُ انّکسُ سچُ سبدُ نیسانےَ[1] -- | [1]نیشانےَ-	----	ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
راج دُیارے سوبھ سُ مانےَ --1--	----	ਰਾਜ ਦੁਆਰੈ ਸੋਭ ਸੁ ਮਾਨੈ ॥੧॥
چتُرائی نہ چِینِیا جاءِ --	----	ਚਤੁਰਾਈ ਨਹ ਚੀਨਿਆ ਜਾਇ ॥
بِنُ مارے کِءُ کیِمتِ[1] پاءِ --1-- رہاءُ -- | [1]قیمتِ-	----	ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
گھر مہِ انّمرِتُ تسکرُ لیئی --	----	ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
نّناکارُ ن کوءِ کریئی --	----	ਨੰਨਾਕਾਰੁ ਨ ਕੋਇ ਕਰੇਈ ॥
راکھےَ آپِ وڈِیائی دیئی --2--	----	ਰਾਖੈ ਆਪਿ ਵਡਿਆਈ ਦੇਈ ॥੨॥
نِیل انیل اگنِ اِک ٹھائی --	----	ਨੀਲ ਅਨੀਲ ਅਗਨਿ ਇਕ ਠਾਈ ॥
جلِ نِوری گُرِ بُوجھ بجھائی --	----	ਜਲਿ ਨਿਵਰੀ ਗੁਰਿ ਬੂਝ ਬੁਝਾਈ ॥
منُ دے لِیا رہسِ گُݨ گائی --3--	----	ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥

جَیسا گھرِ باہرِ سو تَیسا --	----	ਜੈਸਾ ਘਰਿ ਬਾਹਰਿ ਸੋ ਤੈਸਾ ॥
بَیسِ گُپھا مہِ آکھءُ کَیسا --	----	ਬੈਸਿ ਗੁਫਾ ਮਹਿ ਆਖਉ ਕੈਸਾ ॥
ساگرِ ڈُوگرِ نِربھءُ اَیسا --4--	----	ਸਾਗਰਿ ਡੂਗਰਿ ਨਿਰਭਉ ਐਸਾ ॥੪॥
مُوۓ کءُ کہُ مارے کئُنُ --	----	ਮੂਏ ਕਉ ਕਹੁ ਮਾਰੇ ਕਉਨੁ ॥
نِڈرے کءُ کَیسا ڈرُ کونُ --	----	ਨਿਡਰੇ ਕਉ ਕੈਸਾ ਡਰੁ ਕਵਨੁ ॥
سبدِ پچھانے تینے بھئُن --5--	----	ਸਬਦਿ ਪਛਾਨੈ ਤੀਨੇ ਭਉਨ ॥੫॥
جِنِ کہِیا تِنِ کہنُ وکھانِیا --	----	ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
جِنِ بُوجھیا تِنِ سہجِ پچھانِیا --	----	ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
دیکھِ بیچارِ میرا منُ مانِیا --6--	----	ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
کیرتِ سُورتِ[1] مُکتِ اِک نائی -- | [1]صُورتِ۔	----	ਕੀਰਤਿ ਸੁਰਤਿ ਮੁਕਤਿ ਇਕ ਨਾਈ ॥
تہی نِرنّجنُ رہِیا سمائی --	----	ਤਹੀ ਨਿਰੰਜਨੁ ਰਹਿਆ ਸਮਾਈ ॥
نِج گھرِ بیاپِ رہِیا نِج ٹھائی --7--	----	ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
اُستتِ کرہِ کیتے مُنِ پّریتِ --	----	ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
تنِ منِ سُوچے ساچُ سُ چیتِ --	Page# [222]	ਤਨਿ ਮਨਿ ਸੁਚੈ ਸਾਚੁ ਸੁ ਚੀਤਿ ॥
نانک ہرِ بھجُ نِیتا نِیت --8--2--	----	ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥
گئُڑی گُیاریری مہلا[1] 1 -- | [1]محلا۔	----	ਗਉੜੀ ਗੁਆਰੇਰੀ ਮਹਲਾ ੧ ॥
نا منُ مرے ن کارجُ ہوءِ --	----	ਨਾ ਮਨੁ ਮਰੈ ਨ ਕਾਰਜੁ ਹੋਇ ॥
منُ وسِ دُوتا دُرمتِ دوءِ --	----	ਮਨੁ ਵਸਿ ਦੂਤਾ ਦੁਰਮਤਿ ਦੋਇ ॥

مَنُ مانےَ گُر تے اِکُ ہوءِ --1--	----	ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥
نِرگُݨ رامُ گُنہ وِس ہوءِ --	----	ਨਿਰਗੁਣ ਰਾਮੁ ਗੁਣਹ ਵਸਿ ਹੋਇ ॥
آپُ نِوارِبیچارے سوءِ --1-- رہاءُ --	----	ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥
مَنُ بھُولو بہُ چِتےَ وِکارُ --	----	ਮਨੁ ਭੂਲੋ ਬਹੁ ਚਿਤੈ ਵਿਕਾਰੁ ॥
مَنُ بھُولو سِرِ آوےَ بھارُ --	----	ਮਨੁ ਭੂਲੋ ਸਿਰਿ ਆਵੈ ਭਾਰੁ ॥
مَنُ مانےَ ہرِ ایکنّکارُ --2--	----	ਮਨੁ ਮਾਨੈ ਹਰਿ ਏਕੰਕਾਰੁ ॥੨॥
مَنُ بھُولو مائِیا گھرِ جاءِ --	----	ਮਨੁ ਭੂਲੋ ਮਾਇਆ ਘਰਿ ਜਾਇ ॥
کامِ بِرُودھءُ رہےَ ن ٹھاءِ --	----	ਕਾਮਿ ਬਿਰੁਧਉ ਰਹੈ ਨ ਠਾਇ ॥
ہرِ بھجُ پّرانٹی رسن رساءِ --3--	----	ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥
گَیور ہَیور کنّچن سُت ناری --4--	----	ਗੈਵਰ ਹੈਵਰ ਕੰਚਨ ਸੁਤ ਨਾਰੀ ॥੪॥
بہُ چِنّتا پِڑ چالےَ ہاری --	----	ਬਹੁ ਚਿੰਤਾ ਪਿੜ ਚਾਲੈ ਹਾਰੀ ॥
جُوۓَ کھیلݨُ کاچی ساری --4--	----	ਜੂਐ ਖੇਲਣੁ ਕਾਚੀ ਸਾਰੀ ॥੪॥
سنّپءُ سنّچی بھۓ وِکار --	----	ਸੰਪਉ ਸੰਚੀ ਭਏ ਵਿਕਾਰ ॥
ہرکھ سوک اُبھے دروارِ --	----	ਹਰਖ ਸੋਕ ਉਭੇ ਦਰਵਾਰਿ ॥
سُکھُ سہجے جپِ رِدےَ مُرارِ --5--	----	ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥
ندرِ کرے تا میلِ مِلاۓ --	----	ਨਦਰਿ ਕਰੇ ਤਾ ਮੇਲਿ ਮਿਲਾਏ ॥
گُݨ سنّگرِہِ ائُگݨ سبدِ جلاۓ --	----	ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥
گُرمُکھِ نامُ پدارتھُ پاۓ --6--	----	ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥
بِنُ ناوےَ سبھ دُوکھ نِواسُ --	----	ਬਿਨੁ ਨਾਵੈ ਸਭ ਦੂਖ ਨਿਵਾਸੁ ॥

منمکھ مُوڑ مائِیا چِت واسُ ـ ـ	----	ਮਨਮੁਖ ਮੂੜ ਮਾਇਆ ਚਿਤ ਵਾਸੁ ॥
گُرمُکھِ گیانُ دھُرِ کرمِ لِکھیاسُ ـ ـ7ـ ـ	----	ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥
منُ چنّچلُ دھاوتُ پھُنِ دھاوےَ ـ ـ	----	ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥
ساچے سُوچے مَیلُ ن بھاوےَ ـ ـ	----	ਸਾਚੇ ਸੂਚੇ ਮੈਲੁ ਨ ਭਾਵੈ ॥
نانکُ گُرمُکھِ ہرِ گُنْ گاوےَ ـ ـ8ـ ـ3ـ ـ	----	ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥
گئُڑی گُیاریری مہلا[1] 1 ـ ـ | محلا[1] ـ	----	ਗਉੜੀ ਗੁਆਰੇਰੀ ਮਹਲਾ ੧ ॥
ہئُمےَ کرِتیا نہ سُکھُ ہوءِ ـ ـ	----	ਹਉਮੈ ਕਰਤਿਆ ਨਹ ਸੁਖੁ ਹੋਇ ॥
منمتِ جھُوٹھی سچا سوءِ ـ ـ	----	ਮਨਮਤਿ ਝੂਠੀ ਸਚਾ ਸੋਇ ॥
سگل بِگُوتے بھاوےَ دوءِ ـ ـ	----	ਸਗਲ ਬਿਗੂਤੇ ਭਾਵੈ ਦੋਇ ॥
سو کماوےَ دھُرِ لِکھیا ہوءِ ـ ـ1ـ ـ	----	ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥
اَیسا جگُ دیکھِیا جُویاری ـ ـ	----	ਐਸਾ ਜਗੁ ਦੇਖਿਆ ਜੂਆਰੀ ॥
سبھِ سُکھ ماگےَ نامُ بِساری ـ ـ1ـ ـ رہاءُ ـ ـ	----	ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥
اِدسٹُ دِسےَ تا کہِیا جاءِ ـ ـ	----	ਅਦਿਸਟੁ ਦਿਸੈ ਤਾ ਕਹਿਆ ਜਾਇ ॥
بِنُ دیکھے کہنْا بِرتھا جاءِ ـ ـ	----	ਬਿਨੁ ਦੇਖੇ ਕਹਣਾ ਬਿਰਥਾ ਜਾਇ ॥
گُرمُکھِ دِسےَ سہجِ سُبھاءِ ـ ـ	----	ਗੁਰਮੁਖਿ ਦੀਸੈ ਸਹਜਿ ਸੁਭਾਇ ॥
سیوا سُرتِ ایکُ لِو لاءِ ـ ـ2ـ ـ	----	ਸੇਵਾ ਸੁਰਤਿ ਏਕ ਲਿਵ ਲਾਇ ॥੨॥
سُکھُ مانْگت دُکھُ آگل ہوءِ ـ ـ	----	ਸੁਖੁ ਮਾਂਗਤ ਦੁਖੁ ਆਗਲ ਹੋਇ ॥
سگل وِکاری ہارُ پروءِ ـ ـ	----	ਸਗਲ ਵਿਕਾਰੀ ਹਾਰੁ ਪਰੋਇ ॥

ایک بِنا جھوُٹھے مُکتِ ن ہوءِ --	----	ਏਕ ਬਿਨਾ ਝੂਠੇ ਮੁਕਤਿ ਨ ਹੋਇ ॥
کرِ کرِ کرتا دیکھےَ سوءِ --3--	----	ਕਰਿ ਕਰਿ ਕਰਤਾ ਦੇਖੈ ਸੋਇ ॥੩॥
ترِسنا اگنِ سبدِ بُجھاۓ --	----	ਤ੍ਰਿਸਨਾ ਅਗਨਿ ਸਬਦਿ ਬੁਝਾਏ ॥
دوُجا بھرمُ سہجِ سُبھاۓ --	----	ਦੂਜਾ ਭਰਮੁ ਸਹਜਿ ਸੁਭਾਏ ॥
گُرمتی نامُ رِدےَ وساۓ --	----	ਗੁਰਮਤੀ ਨਾਮੁ ਰਿਦੈ ਵਸਾਏ ॥
ساچی باݨی ہرِ گُݨ گاۓ --4--	----	ਸਾਚੀ ਬਾਣੀ ਹਰਿ ਗੁਣ ਗਾਏ ॥੪॥
تن مہِ ساچو گُرمُکھِ بھاءُ --	----	ਤਨ ਮਹਿ ਸਾਚੋ ਗੁਰਮੁਖਿ ਭਾਉ ॥
نام بِنا ناہی نِج ٹھاءُ --	----	ਨਾਮ ਬਿਨਾ ਨਾਹੀ ਨਿਜ ਠਾਉ ॥
پّریم پرائِݨ پّرِیتم راءُ --	----	ਪ੍ਰੇਮ ਪਰਾਇਣ ਪ੍ਰੀਤਮ ਰਾਉ ॥
ندرِ کرےَ تا بُوجھےَ ناءُ --5--	----	ਨਦਰਿ ਕਰੈ ਤਾ ਬੂਝੈ ਨਾਉ ॥੫॥
مائِیا موہُ سرب جنّجالا[1] -- | [1]زنّجالا-	----	ਮਾਇਆ ਮੋਹੁ ਸਰਬ ਜੰਜਾਲਾ ॥
منمُکھ کُچِیل کُچھِت بِکرالا --	----	ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥
ستِگُرُ سیوے چُوکےَ جنّجالا[1] -- | [1]زنّجالا-	----	ਸਤਿਗੁਰੁ ਸੇਵੇ ਚੂਕੈ ਜੰਜਾਲਾ ॥
انّمرِت نامُ سدا سُکھُ نالا --6--	----	ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥
گُرمُکھِ بُوجھےَ ایک لِو لاۓ --	----	ਗੁਰਮੁਖਿ ਬੂਝੈ ਏਕ ਲਿਵ ਲਾਏ ॥
نِج گھرِ واسےَ ساچِ سماۓ --	----	ਨਿਜ ਘਰਿ ਵਾਸੈ ਸਾਚਿ ਸਮਾਏ ॥
جنّمݨُ مرݨا ٹھاکِ رہاۓ --	----	ਜੰਮਣੁ ਮਰਣਾ ਠਾਕਿ ਰਹਾਏ ॥
پُورےَ گُرتے اِہ متِ پاۓ --1--	----	ਪੂਰੈ ਗੁਰ ਤੇ ਇਹ ਮਤਿ ਪਾਏ ॥੧॥
کتھنی کتھءُ ن آوےَ اورُ --	----	ਕਥਨੀ ਕਥਉ ਨ ਆਵੈ ਓਰੁ ॥

گُرُ پُچھِ دیکھِیا ناہی دَرُ ہورُ ۔۔	Page# [223]	ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
دُکھُ سُکھُ بھاݨےَ تِسےَ رجاءِ[1] ۔۔ | [1]رضاءِ۔	----	ਦੁਖੁ ਸੁਖੁ ਭਾਣੈ ਤਿਸੈ ਰਜਾਇ ॥
نانکُ نیِچُ کہےَ لِو لاءِ ۔۔8۔۔4۔۔	----	ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥
گئُڑی مہلا[1] 1 ۔۔ | [1]محلا۔	----	ਗਉੜੀ ਮਹਲਾ ੧ ॥
دُوجی مائِیا جگت چِت واسُ ۔۔	----	ਦੂਜੀ ਮਾਇਆ ਜਗਤ ਚਿਤ ਵਾਸੁ ॥
کام کّرودھ اہنّکار بِناسُ ۔۔1۔۔	----	ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
دُوجا کئُݨُ کہا نہی کوئی ۔۔	----	ਦੂਜਾ ਕਉਣੁ ਕਹਾ ਨਹੀ ਕੋਈ ॥
سبھ مہِ ایکُ نِرنّجنُ سوئی ۔۔1۔۔ رہاءُ ۔۔	----	ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
دُوجی دُرمتِ آکھےَ دوءِ ۔۔1۔۔	----	ਦੂਜੀ ਦੁਰਮਤਿ ਆਖੈ ਦੋਇ ॥੧॥
آوےَ جاءِ مرِ دُوجا ہوءِ ۔۔2۔۔	----	ਆਵੈ ਜਾਇ ਮਰਿ ਦੂਜਾ ਹੋਇ ॥੨॥
دھرݨِ گگن نہ دیکھءُ دوءِ ۔۔	----	ਧਰਣਿ ਗਗਨ ਨਹ ਦੇਖਉ ਦੋਇ ॥
ناری پُرکھ سبائی لوءِ ۔۔3۔۔	----	ਨਾਰੀ ਪੁਰਖ ਸਬਾਈ ਲੋਇ ॥੩॥
روِ سسِ دیکھءُ دِیپک اُجیالا ۔۔	----	ਰਵਿ ਸਸਿ ਦੇਖਉ ਦੀਪਕ ਉਜਿਆਲਾ ॥
سرب نِرنّترِ پّرِیتمُ بالا ۔۔4۔۔	----	ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
کرِ کِرپا میرا چِتُ لائِیا ۔۔	----	ਕਰਿ ਕਿਰਪਾ ਮੇਰਾ ਚਿਤੁ ਲਾਇਆ ॥
ستِگُرِ مو کءُ ایکُ بُجھائِیا ۔۔4۔۔	----	ਸਤਿਗੁਰਿ ਮੋ ਕਉ ਏਕੁ ਬੁਝਾਇਆ ॥੪॥
ایکُ نِرنّجنُ گُرمُکھِ جاتا ۔۔	----	ਏਕੁ ਨਿਰੰਜਨੁ ਗੁਰਮੁਖਿ ਜਾਤਾ ॥
دُوجا مارِ سبدِ پچھاتا ۔۔6۔۔	----	ਦੂਜਾ ਮਾਰਿ ਸਬਦਿ ਪਛਾਤਾ ॥੬॥
ایکو ہُکمُ[1] ورتےَ سبھ لوئی ۔۔ | [1]حُکمُ۔	----	ਏਕੋ ਹੁਕਮੁ ਵਰਤੈ ਸਭ ਲੋਈ ॥

ایکسُ تے سبھ اوپتِ ہوئی --1--	----	ਏਕਸੁ ਤੇ ਸਭ ਓਪਤਿ ਹੋਈ ॥੧॥
راہ دووے کھسمُ[1] ایکو جانڑُ -- | [1]خصمُ-	----	ਰਾਹ ਦੋਵੈ ਖਸਮੁ ਏਕੋ ਜਾਣੁ ॥
گُر کے سبدِ ہُکمُ[1] پچھانڑُ --8-- | [1]حُکمُ-	----	ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
سگل رُوپ ورن من ماہی --	----	ਸਗਲ ਰੂਪ ਵਰਨ ਮਨ ਮਾਹੀ ॥
کہُ نانک ایکو سالاہی[1] --9--5-- | [1]سالاحی-	----	ਕਹੁ ਨਾਨਕ ਏਕੋ ਸਾਲਾਹੀ ॥੯॥੫॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
ادھِیاتم کرم کرے تا ساچا --	----	ਅਧਿਆਤਮ ਕਰਮ ਕਰੇ ਤਾ ਸਾਚਾ ॥
مُکتِ بھیدُ کِیا جانڑے کاچا --1--	----	ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥
اَیسا جوگی جُگتِ بیچارے --	----	ਐਸਾ ਜੋਗੀ ਜੁਗਤਿ ਬੀਚਾਰੈ ॥
پنّچ مارِ ساچُ اُرِ دھارے --1-- رہاءُ --	----	ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥
جِس کے انّترِ ساچُ وساوے --	----	ਜਿਸ ਕੈ ਅੰਤਰਿ ਸਾਚੁ ਵਸਾਵੈ ॥
جوگ جُگتِ کی کیمتِ[1] پاوے --2-- | [1]قیمتِ-	----	ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥
روِ سسِ ایکو گرِہ اُدِیانے --	----	ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥
کرنڑی کیرتِ کرم سمانے --3--	----	ਕਰਣੀ ਕੀਰਤਿ ਕਰਮ ਸਮਾਨੈ ॥੩॥
ایک سبد اِک بھِکھِیا ماگے --	----	ਏਕ ਸਬਦ ਇਕ ਭਿਖਿਆ ਮਾਗੈ ॥
گِیانُ دھِیانُ جُگتِ سچُ جاگے --4--	----	ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥
بھے رچِ رہے ن باہرِ جاءِ --	----	ਭੈ ਰਚਿ ਰਹੈ ਨ ਬਾਹਰਿ ਜਾਇ ॥
کیمتِ[1] کئُنڑ رہے لِو لاءِ --5-- | [1]قیمتِ-	----	ਕੀਮਤਿ ਕਉਣ ਰਹੈ ਲਿਵ ਲਾਇ ॥੫॥

آپے میلے بھرمُ چُکاۓ --	----	ਆਪੇ ਮੇਲੇ ਭਰਮੁ ਚੁਕਾਏ ॥
گُر پرسادِ پرم پدُ پاۓ --6--	----	ਗੁਰ ਪਰਸਾਦਿ ਪਰਮ ਪਦੁ ਪਾਏ ॥੬॥
گُر کی سیوا سبدُ وِیچارُ --	----	ਗੁਰ ਕੀ ਸੇਵਾ ਸਬਦੁ ਵੀਚਾਰੁ ॥
ہئُمےَ مارے کرنْی سارُ --7--	----	ਹਉਮੈ ਮਾਰੇ ਕਰਣੀ ਸਾਰੁ ॥੭॥
جپ تپ سنّجم پاٹھ پُرانْ --	----	ਜਪ ਤਪ ਸੰਜਮ ਪਾਠ ਪੁਰਾਣੁ ॥
کہُ نانک اپرنّپر مانُ --8--6--	----	ਕਹੁ ਨਾਨਕ ਅਪਰੰਪਰ ਮਾਨੁ ॥੮॥੬॥
گئُڑی مہلا[1] 1 -- | محلا[1]	----	ਗਉੜੀ ਮਹਲਾ ੧ ॥
کھِما گہی برّتُ سِیل سنّتوکھنّ --	----	ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥
روگُ ن بِیاپےَ نا جم دوکھنّ --	----	ਰੋਗੁ ਨ ਬਿਆਪੈ ਨਾ ਜਮ ਦੋਖੰ ॥
مُکت بھۓ پرّبھ رُوپ ن ریکھنّ --1--	----	ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥
جوگی کءُ کیَسا ڈرُ ہوءِ --	----	ਜੋਗੀ ਕਉ ਕੈਸਾ ਡਰੁ ਹੋਇ ॥
رُوکھِ برِکھِ گرِّہِ باہرِ سوءِ --1-- رہاءُ --	----	ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥
نِربھءُ جوگی نِرنّجنُ دھِیاوےَ --	----	ਨਿਰਭਉ ਜੋਗੀ ਨਿਰੰਜਨੁ ਧਿਆਵੈ ॥
اندِنُ جاگےَ سچِ لِو لاوےَ --	----	ਅਨਦਿਨੁ ਜਾਗੈ ਸਚਿ ਲਿਵ ਲਾਵੈ ॥
سو جوگی میرےَ منِ بھاوےَ --2--	----	ਸੋ ਜੋਗੀ ਮੇਰੈ ਮਨਿ ਭਾਵੈ ॥੨॥
کالُ جالُ برّہم اگنی جارے --	----	ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥
جرا مرنْ گتُ گربُ نِوارے --	----	ਜਰਾ ਮਰਣ ਗਤੁ ਗਰਬੁ ਨਿਵਾਰੇ ॥
آپِ ترےَ پِتری نِستارے --3--	----	ਆਪਿ ਤਰੈ ਪਿਤਰੀ ਨਿਸਤਾਰੇ ॥੩॥
ستِگُرُ سیوے سو جوگی ہوءِ --	----	ਸਤਿਗੁਰੁ ਸੇਵੇ ਸੋ ਜੋਗੀ ਹੋਇ ॥

بھےَ رچِ رہےَ سُ نِربھءُ ہوءِ --	----	ਭੈ ਰਚਿ ਰਹੈ ਸੁ ਨਿਰਭਉ ਹੋਇ ॥
جَیسا سیوے تَیسو ہوءِ --4--	----	ਜੈਸਾ ਸੇਵੈ ਤੈਸੋ ਹੋਇ ॥੪॥
نر نِہکیول نِربھءُ ناءُ --	Page# [224]	ਨਰ ਨਿਹਕੇਵਲ ਨਿਰਭਉ ਨਾਉ ॥
اناتھہ ناتھ کرے بلِ جاءُ --	----	ਅਨਾਥਹ ਨਾਥ ਕਰੇ ਬਲਿ ਜਾਉ ॥
پُنرپ جنمُ ناہی گُنڑ گاءُ --5--	----	ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥
انّترِ باہرِ ایکو جانڑےَ --	----	ਅੰਤਰਿ ਬਾਹਰਿ ਏਕੋ ਜਾਣੈ ॥
گُر کےَ سبدے آپُ پچھانڑےَ --	----	ਗੁਰ ਕੈ ਸਬਦੇ ਆਪੁ ਪਛਾਣੈ ॥
ساچےَ سبدِ درِ نیسانڑےَ[1] --6-- | [1]نِیشانڑےَ-	----	ਸਾਚੈ ਸਬਦਿ ਦਰਿ ਨੀਸਾਣੈ ॥੬॥
سبدِ مرےَ تِسُ نج گھرِ واسا --	----	ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥
آوےَ ن جاوےَ چُوکےَ آسا --	----	ਆਵੈ ਨ ਜਾਵੈ ਚੂਕੈ ਆਸਾ ॥
گُر کےَ سبدِ کملُ پرگاسا --2--	----	ਗੁਰ ਕੈ ਸਬਦਿ ਕਮਲੁ ਪਰਗਾਸਾ ॥੨॥
جو دِسےَ سو آس نِراسا --	----	ਜੋ ਦੀਸੈ ਸੋ ਆਸ ਨਿਰਾਸਾ ॥
کام کرودھ بِکھُ بھُوکھ پِیاسا --	----	ਕਾਮ ਕਰੋਧ ਬਿਖੁ ਭੂਖ ਪਿਆਸਾ ॥
نانک بِرلے مِلہِ اُداسا --8--7--	----	ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
اَیسو داسُ ملےَ سُکھُ ہوئی --	----	ਐਸੋ ਦਾਸੁ ਮਿਲੈ ਸੁਖੁ ਹੋਈ ॥
دُکھُ وِسرےَ پاوےَ سچُ سوئی --1--	----	ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥
درسنُ دیکھِ بھئی متِ پُوری --	----	ਦਰਸਨੁ ਦੇਖਿ ਭਈ ਮਤਿ ਪੂਰੀ ॥
اٹھسٹھِ مجنُ چرنہ دھُوری --1-- رہاءُ --	----	ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥

نیتر سنّتوکھے ایک لِو تارا ۔۔ ---- ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥

جِہوا سُوچی ہرِ رس سارا ۔۔2۔۔ ---- ਜਿਹਵਾ ਸੂਚੀ ਹਰਿ ਰਸ ਸਾਰਾ ॥੨॥

سچُ کرنٖی ابھ انترِ سیوا ۔۔ ---- ਸਚੁ ਕਰਣੀ ਅਭ ਅੰਤਰਿ ਸੇਵਾ ॥

منُ ترِپتاسِیا الکھ ابھیوا ۔۔3۔۔ ---- ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥

جہ جہ دیکھءُ تہ تہ ساچا ۔۔ ---- ਜਹ ਜਹ ਦੇਖਉ ਤਹ ਤਹ ਸਾਚਾ ॥

بِن بُوجھے جھگرت جگُ کاچا ۔۔4۔۔ ---- ਬਿਨ ਬੂਝੇ ਝਗਰਤ ਜਗੁ ਕਾਚਾ ॥੪॥

گُرُ سمجھاوے سوجھی ہوئی ۔۔ ---- ਗੁਰੁ ਸਮਝਾਵੈ ਸੋਝੀ ਹੋਈ ॥

گُرمُکھِ وِرلا بُجھے کوئی ۔۔5۔۔ ---- ਗੁਰਮੁਖਿ ਵਿਰਲਾ ਬੂਝੈ ਕੋਈ ॥੫॥

کرِ کرِپا راکھہُ رکھوالے ۔۔ ---- ਕਰਿ ਕਿਰਪਾ ਰਾਖਹੁ ਰਖਵਾਲੇ ॥

بِن بُوجھے پسُو بھئے بیتالے ۔۔6۔۔ ---- ਬਿਨ ਬੂਝੇ ਪਸੂ ਭਏ ਬੇਤਾਲੇ ॥੬॥

گُرِ کہِیا اورُ نہی دُوجا ۔۔ ---- ਗੁਰਿ ਕਹਿਆ ਅਵਰੁ ਨਹੀ ਦੂਜਾ ॥

کِس کہُ دیکھِ کرءُ ان پُوجا ۔۔7۔۔ ---- ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥

سنّت ہیتِ پربھِ ترِبھوݨ دھارے ۔۔ ---- ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥

آتمُ چینّے سُ تتُ بیچارے ۔۔8۔۔ ---- ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥

ساچُ رِدے سچُ پریم نِواس ۔۔ ---- ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥

پرݨوتِ نانک ہم تا کے داس ۔۔9۔۔8۔۔ ---- ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥

گئُڑی مہلا 1 ۔۔ | محلا1 ---- ਗਉੜੀ ਮਹਲਾ ੧ ॥

برہمے گربُ کِیا نہی جانِیا ۔۔ ---- ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥

بید کی بِپت پڑی پچھتانِیا ۔۔ ---- ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥

جہ پّربھ سِمرے تہی منُ مانِیا --1--	----	ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
اَیسا گربُ بُرا سنّسارے --	----	ਐਸਾ ਗਰਬੁ ਬੁਰਾ ਸੰਸਾਰੈ ॥
جِسُ گُرُ ملےَ تِسُ گربُ نِوارے --1-- رہاءُ --	----	ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
بلِ راجا مائِیا اہنّکاری --	----	ਬਲਿ ਰਾਜਾ ਮਾਇਆ ਅਹੰਕਾਰੀ ॥
جگن کرے بہُ بھار اپھاری --	----	ਜਗਨ ਕਰੈ ਬਹੁ ਭਾਰ ਅਫਾਰੀ ॥
بِنُ گُر پُوچھے جاءِ پئِیاری --2--	----	ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
ہرِیچنّدُ دانُ کرے جسُ لیوے --	----	ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
بِنُ گُر انّتُ ن پاءِ ابھیوے --	----	ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
آپِ بھُلاءِ آپے متِ دیوے --3--	----	ਆਪਿ ਭੁਲਾਇ ਆਪੇ ਮਤਿ ਦੇਵੈ ॥੩॥
دُرمتِ ہرناکھسُ دُراچاری --	----	ਦੁਰਮਤਿ ਹਰਣਾਖਸੁ ਦੁਰਾਚਾਰੀ ॥
پّربھُ نارائِنُ گرب پّرہاری --	----	ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
پّرہلاد اُدھارے کِرپا دھاری --4--	----	ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
بھُولو راونُ مُگدھُ اچیتِ --	----	ਭੂਲੋ ਰਾਵਣੁ ਮੁਗਧੁ ਅਚੇਤਿ ॥
لُوٹی لنّکا سیِس سمیتِ --	----	ਲੂਟੀ ਲੰਕਾ ਸੀਸ ਸਮੇਤਿ ॥
گربِ گئِیا بِنُ ستِگُر ہیتِ --5--	----	ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
سہسباہُ مدھُ کِیٹ مہِکھاسا --	----	ਸਹਸਬਾਹੁ ਮਧੁ ਕੀਟ ਮਹਿਖਾਸਾ ॥
ہرناکھسُ لے نکھہُ بِدھاسا --	----	ਹਰਣਾਖਸੁ ਲੇ ਨਖਹੁ ਬਿਧਾਸਾ ॥

دَیت سنگھارے بِنُ بھگتِ ابھیاسا --6--	----	ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
جراسندھِ کالجمُن سنگھارے --	----	ਜਰਾਸੰਧਿ ਕਾਲਜਮੁਨ ਸੰਘਾਰੇ ॥
رکتبیجُ کالُنیمُ بِدارے --	----	ਰਕਤਬੀਜੁ ਕਾਲੁਨੇਮੁ ਬਿਦਾਰੇ ॥
دَیت سنگھارِ سنّت نِستارے --7--	----	ਦੈਤ ਸੰਘਾਰਿ ਸੰਤ ਨਿਸਤਾਰੇ ॥੭॥
آپے ستِگُرُ سبدُ بیچارے --	----	ਆਪੇ ਸਤਿਗੁਰੁ ਸਬਦੁ ਬੀਚਾਰੇ ॥
دُوجےَ بھاءِ دَیت سنگھارے --	Page# [225]	ਦੂਜੈ ਭਾਇ ਦੈਤ ਸੰਘਾਰੇ ॥
گُرمُکھِ ساچِ بھگتِ نِستارے --8--	----	ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥
بُوڈا دُرجودھنُ پتِ کھوئی --	----	ਬੂਡਾ ਦੁਰਜੋਧਨੁ ਪਤਿ ਖੋਈ ॥
رامُ ن جانِیا کرتا سوئی --	----	ਰਾਮੁ ਨ ਜਾਨਿਆ ਕਰਤਾ ਸੋਈ ॥
جن کءُ دُوکھِ پچےَ دُکھُ ہوئی --9--	----	ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥
جنمیجےَ گُر سبدُ ن جانِیا --	----	ਜਨਮੇਜੈ ਗੁਰ ਸਬਦੁ ਨ ਜਾਨਿਆ ॥
کِءُ سُکھُ پاوےَ بھرمِ بھُلانِیا --	----	ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥
اِکُ تِلُ بھُولےَ بہُرِ پچھُتانِیا --10--	----	ਇਕੁ ਤਿਲੁ ਭੂਲੈ ਬਹੁਰਿ ਪਛੁਤਾਨਿਆ ॥੧੦॥
کنّسُ کیسُ چانڈُورُ ن کوئی --	----	ਕੰਸੁ ਕੇਸੁ ਚਾਂਡੂਰੁ ਨ ਕੋਈ ॥
رامُ ن چِینِیا اپنی پتِ کھوئی --	----	ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥
بِنُ جگدِیس ن راکھےَ کوئی --11--	----	ਬਿਨੁ ਜਗਦੀਸ ਨ ਰਾਖੈ ਕੋਈ ॥੧੧॥
بِنُ گُر گربُ ن میٹِیا جاءِ --	----	ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
گُرمتِ دھرمُ دھِیرجُ ہرِ ناءِ --	----	ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥

نانکُ نامُ ملےَ گُنّ گاءِ ۔۔12۔۔9۔۔	----	ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥
گئُڑی مہلا[1] 1 ۔۔ | [1]محلا۔	----	ਗਉੜੀ ਮਹਲਾ ੧ ॥
چوِیا چنّدنُ انّکِ چڑاوءُ ۔۔	----	ਚੋਆ ਚੰਦਨੁ ਅੰਕਿ ਚੜਾਵਉ ॥
پاٹ پٹنّبر پہِرِ ہڈھاوءُ ۔۔	----	ਪਾਟ ਪਟੰਬਰ ਪਹਿਰਿ ਹਢਾਵਉ ॥
بِنُ ہرِ نام کہا سُکھُ پاوءُ ۔۔1۔۔	----	ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥
کِیا پہِرءُ کِیا اوڈھِ دِکھاوءُ ۔۔	----	ਕਿਆ ਪਹਿਰਉ ਕਿਆ ਓਢਿ ਦਿਖਾਵਉ ॥
بِنُ جگدِیس کہا سُکھُ پاوءُ ۔۔1۔۔ رہاءُ ۔۔	----	ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥
کانی کُنّڈل گلِ موتِیئن کی مالا ۔۔	----	ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥
لال نِہالی پھُول گُلالا ۔۔	----	ਲਾਲ ਨਿਹਾਲੀ ਫੂਲ ਗੁਲਾਲਾ ॥
بِنُ جگدِیس کہا سُکھُ بھالا ۔۔2۔۔	----	ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥
نَین سلونی سُنّدر ناری ۔۔	----	ਨੈਨ ਸਲੋਨੀ ਸੁੰਦਰ ਨਾਰੀ ॥
کھوڑ سِیگار کرےَ اتِ پِیاری ۔۔	----	ਖੋੜ ਸੀਗਾਰ ਕਰੈ ਅਤਿ ਪਿਆਰੀ ॥
بِنُ جگدِیس بھجے نِت کھُیاری[1] ۔۔3۔۔ | [1]خُیاری۔	----	ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥
در گھر مہلا[1] سیج سُکھالی ۔۔ | [1]محلا۔	----	ਦਰ ਘਰ ਮਹਲਾ ਸੇਜ ਸੁਖਾਲੀ ॥
اہِنِسِ پھُول بِچھاوےَ مالی ۔۔	----	ਅਹਿਨਿਸਿ ਫੂਲ ਬਿਛਾਵੈ ਮਾਲੀ ॥
بِنُ ہرِ نام سُ دیہ دُکھالی ۔۔4۔۔	----	ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥
ہَیور گَیور نیجے واجے ۔۔	----	ਹੈਵਰ ਗੈਵਰ ਨੇਜੇ ਵਾਜੇ ॥

لسکر[1] نیب کھواسی[2] پاجے -- | [1]لشکر- [2]خواسی-	----	ਲਸਕਰ ਨੇਬ ਖਵਾਸੀ ਪਾਜੇ ॥
بِنُ جگدِیس جھُوٹھے دِواجے --5--	----	ਬਿਨੁ ਜਗਦੀਸ ਝੂਠੇ ਦਿਵਾਜੇ ॥੫॥
سِدھُ کہاوءُ رِدھِ سِدھِ بُلاوءُ --	----	ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥
تاج کُلہ سِرِ چھترّ بناوءُ --	----	ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥
بِنُ جگدِیس کہا سچُ پاوءُ --6--	----	ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥
کھانُ ملُوکُ کہاوءُ راجا --	----	ਖਾਨੁ ਮਲੂਕੁ ਕਹਾਵਉ ਰਾਜਾ ॥
ابے تبے کُوڑے ہےَ پاجا --	----	ਅਬੇ ਤਬੇ ਕੂੜੇ ਹੈ ਪਾਜਾ ॥
بِنُ گُر سبد ن سورِس کاجا --7--	----	ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥
ہئُمےَ ممتا گُر سبدِ وِساری --	----	ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥
گُرمتِ جانِیا رِدےَ مُراری --	----	ਗੁਰਮਤਿ ਜਾਨਿਆ ਰਿਦੈ ਮੁਰਾਰੀ ॥
پّرنوتِ نانک سرنِ تُماری --8--10--	----	ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
سیوا ایک ن جانِس اورے --	----	ਸੇਵਾ ਏਕ ਨ ਜਾਨਸਿ ਅਵਰੇ ॥
پرپنّچ بِیادھِ تِیاگےَ کورے --	----	ਪਰਪੰਚ ਬਿਆਧਿ ਤਿਆਗੈ ਕਵਰੇ ॥
بھاءِ ملےَ سچُ ساچےَ سچُ رے --1--	----	ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥
اَیسا رام بھگتُ جنُ ہوئی --	----	ਐਸਾ ਰਾਮ ਭਗਤੁ ਜਨੁ ਹੋਈ ॥
ہرِ گُنڑ گاءِ ملےَ ملُ دھوئی --1-- رہاءُ --	----	ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥
اُونْدھو کولُ سگل سنّسارےَ --	----	ਊਂਧੋ ਕਵਲੁ ਸਗਲ ਸੰਸਾਰੈ ॥

دُرمتِ اگنِ جگت پرجارے --	----	ਦੁਰਮਤਿ ਅਗਨਿ ਜਗਤ ਪਰਜਾਰੈ ॥
سو اُبرے گُر سبدُ بیچارے --2--	----	ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥
بھرِنگ پتنگُ کنّچرُ ارُ مینا --	----	ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
مِرگُ مرے سہِ اپُنا کینا --	----	ਮਿਰਗੁ ਮਰੈ ਸਹਿ ਅਪੁਨਾ ਕੀਨਾ ॥
ترِسنا راچِ تتُ نہی بینا --3--	----	ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥
کامُ چتے کامنِ ہتکاری --	----	ਕਾਮੁ ਚਿਤੈ ਕਾਮਣਿ ਹਿਤਕਾਰੀ ॥
کرودھُ بناسے سگل وِکاری --	----	ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥
پتِ متِ کھووہِ نامُ وِساری --4--	----	ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥
پر گھرِ چیتُ منمُکھِ ڈولاءِ --	Page# [226]	ਪਰ ਘਰਿ ਚੀਤੁ ਮਨਮੁਖਿ ਡੋਲਾਇ ॥
گلِ جیوری دھنّدھے لپٹاءِ --	----	ਗਲਿ ਜੇਵਰੀ ਧੰਧੈ ਲਪਟਾਇ ॥
گُرمُکھِ چھوٹسِ ہرِ گنْ گاءِ --5--	----	ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥
جِءُ تنُ بدھوا پر کءُ دیئی --	----	ਜਿਉ ਤਨੁ ਬਿਧਵਾ ਪਰ ਕਉ ਦੇਈ ॥
کامِ دامِ چتُ پر وسِ سیئی --	----	ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥
بنُ پر ترِپتِ ن کبہوں ہوئی --6--	----	ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥
پڑِ پڑِ پوتھی سِمرِتِ پاٹھا --	----	ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥
بید پُرانْ پڑے سُنِ تھاٹا --	----	ਬੇਦ ਪੁਰਾਣ ਪੜੈ ਸੁਣਿ ਥਾਟਾ ॥
بنُ رس راتے منُ بہُ ناٹا --7--	----	ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥
جِءُ چاترِک جل پریم پیاسا --	----	ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥
جِءُ مینا جل ماہِ اُلاسا --	----	ਜਿਉ ਮੀਨਾ ਜਲ ਮਾਹਿ ਉਲਾਸਾ ॥

نانک ہرِ رسُ پی ترِپتاسا --8--11--	----	ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
ہٹھُ کرِ مرےَ ن لکھےَ پاوےَ --	----	ਹਠੁ ਕਰਿ ਮਰੈ ਨ ਲੇਖੈ ਪਾਵੈ ॥
ویس کرےَ بہُ بھسم لگاوےَ --	----	ਵੇਸ ਕਰੈ ਬਹੁ ਭਸਮ ਲਗਾਵੈ ॥
نامُ بِسارِ بہُرِ پچھُتاوےَ --1--	----	ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥
تُوںّ منِ ہرِ جیءُ تُوںّ منِ سُوکھ --	----	ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥
نامُ بِسارِ سہہِ جم دُوکھ --1-- رہاءُ --	----	ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥
چویا چنّدن اگر کپُورِ --	----	ਚੋਆ ਚੰਦਨ ਅਗਰ ਕਪੂਰਿ ॥
مائِیا مگنُ پرم پدُ دُورِ --	----	ਮਾਇਆ ਮਗਨੁ ਪਰਮ ਪਦੁ ਦੂਰਿ ॥
نامِ بِسارِۓ سبھُ کُوڑو کُورِ --2--	----	ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥
نیجے واجے تکھتِ[1] سلامُ -- | [1]تختِ-	----	ਨੇਜੇ ਵਾਜੇ ਤਖਤਿ ਸਲਾਮੁ ॥
ادھکی ترِسنا وِیاپےَ کامُ --	----	ਅਧਕੀ ਤ੍ਰਿਸਨਾ ਵਿਆਪੈ ਕਾਮੁ ॥
بِنُ ہرِ جاچے بھگتِ ن نامُ --3--	----	ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥
وادِ اہنّکارِ ناہی پرّبھ میلا --	----	ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥
منُ دے پاوہِ نامُ سُہیلا --	----	ਮਨੁ ਦੇ ਪਾਵਹਿ ਨਾਮੁ ਸੁਹੇਲਾ ॥
دُوجےَ بھاءِ اگیانُ دُہیلا --4--	----	ਦੂਜੈ ਭਾਇ ਅਗਿਆਨੁ ਦੁਹੇਲਾ ॥੪॥
بِنُ دم کے سئُدا نہی ہاٹ --	----	ਬਿਨੁ ਦਮ ਕੇ ਸਉਦਾ ਨਹੀ ਹਾਟ ॥
بِنُ بوہِتھ ساگر نہی واٹ --	----	ਬਿਨੁ ਬੋਹਿਥ ਸਾਗਰ ਨਹੀ ਵਾਟ ॥
بِنُ گُر سیوے گھاٹے گھاٹِ --5--	----	ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥

تِس کٔءُ واہُ واہُ جِ واٹ دِکھاوے --	----	ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
تِس کٔءُ واہُ واہُ جِ سبدُ سُنٹاوے --	----	ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
تِس کٔءُ واہُ واہُ جِ میلِ مِلاوے --6--	----	ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥
واہُ واہُ تِس کٔءُ جِس کا اِہُ جیءُ --	----	ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥
گُر سبدی متھِ انّمرِتُ پیءُ --	----	ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥
نام وڈائی تُدھُ بھاݨے دیءُ --7--	----	ਨਾਮ ਵਡਾਈ ਤੁਧੁ ਭਾਣੈ ਦੀਉ ॥੭॥
نام بِنا کِٔءُ جِیوا ماءِ --	----	ਨਾਮ ਬਿਨਾ ਕਿਉ ਜੀਵਾ ਮਾਇ ॥
اندِنُ جپتُ رہءُ تیری سرݨاءِ --	----	ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥
نانک نامِ رتے پتِ پاءِ --8--12--	----	ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
ہئُمےَ کرت بھیکھی نہی جانِیا --	----	ਹਉਮੈ ਕਰਤ ਭੇਖੀ ਨਹੀ ਜਾਨਿਆ ॥
گُرمُکھِ بھگتِ وِرلے منُ مانِیا --1--	----	ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥
ہءُ ہءُ کرت نہی سچُ پائیۓَ --	----	ਹਉ ਹਉ ਕਰਤ ਨਹੀ ਸਚੁ ਪਾਈਐ ॥
ہئُمےَ جاءِ پرم پدُ پائیۓَ --1-- رہاءُ --	----	ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥
ہئُمےَ کرِ راجے بہُ دھاوہِ --	----	ਹਉਮੈ ਕਰਿ ਰਾਜੇ ਬਹੁ ਧਾਵਹਿ ॥
ہئُمےَ کھپہِ جنمِ مرِ آوہِ --2--	----	ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥
ہئُمےَ نِورے گُر سبدُ وِیچارے --	----	ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥
چنّچل متِ تِیاگے پنّچ سنّگھارے --3--	----	ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥

اَنّترِ ساچُ سہج گھرِ آوہِ --	----	ਅੰਤਰਿ ਸਾਚੁ ਸਹਜ ਘਰਿ ਆਵਹਿ ॥
راجنُ جانڑِ پرم گتِ پاوہِ --4--	----	ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥
سچُ کرنڑی گُرُ بھرمُ چُکاوےَ --	----	ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥
نِربھءُ کےَ گھرِ تاڑی لاوےَ --5--	----	ਨਿਰਭਉ ਕੈ ਘਰਿ ਤਾੜੀ ਲਾਵੈ ॥੫॥
ہءُ ہءُ کرِ مرنڑا کِیا پاوےَ --	----	ਹਉ ਹਉ ਕਰਿ ਮਰਣਾ ਕਿਆ ਪਾਵੈ ॥
پُورا گُرُ بھیٹے سو جھگرُ چُکاوےَ --6--	----	ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥
جیتی ہےَ تیتی کِہُ ناہی --	----	ਜੇਤੀ ਹੈ ਤੇਤੀ ਕਿਹੁ ਨਾਹੀ ॥
گُرمُکھِ گِیان بھیٹِ گُنڑ گاہی --2--	----	ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੨॥
ہئُمےَ بنّدھن بنّدھِ بھواوےَ --	Page# [227]	ਹਉਮੈ ਬੰਧਨ ਬੰਧਿ ਭਵਾਵੈ ॥
نانک رام بھگتِ سُکھُ پاوےَ	----	ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥
--13--8--		
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
پ٘رتھمے ب٘رہما کالےَ گھرِ آئِیا --	----	ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥
ب٘رہم کملُ پئِیالِ ن پائِیا --	----	ਬ੍ਰਹਮ ਕਮਲੁ ਪਇਆਲਿ ਨ ਪਾਇਆ ॥
آگِیا نہی لینی بھرمِ بھُلائِیا --1--	----	ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥
جو اُپجےَ سو کالِ سنّگھارِیا --	----	ਜੋ ਉਪਜੈ ਸੋ ਕਾਲਿ ਸੰਘਾਰਿਆ ॥
ہم ہرِ راکھے گُر سبدُ بیچارِیا --1-- رہاءُ --	----	ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥
مائِیا موہے دیوی سبھِ دیوا --	----	ਮਾਇਆ ਮੋਹੇ ਦੇਵੀ ਸਭਿ ਦੇਵਾ ॥

کالُ ن چھوڑےَ بِنُ گُر کی سیوا -- ---- ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥

اوہُ اِبناسی الکھ ابھیوا --2-- ---- ਓਹੁ ਅਬਿਨਾਸੀ ਅਲਖ ਅਭੇਵਾ ॥੨॥

سُلتان[1] کھان[2] بادِساہ[3] نہی رہنا -- | ---- ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥

[1]سُلطان- [2]خان- [3]بادِشاہ-

نامہُ بھُولےَ جم کا دُکھُ سہنا -- ---- ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥

مےَ دھر نامُ جِءُ راکھہُ رہنا --3-- ---- ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥

چئُدھری راجے نہی کسےَ مُکامُ[1] -- | [1]مُقامُ- ---- ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥

ساہ مرِہ سنّچِہ مائِیا دام -- ---- ਸਾਹ ਮਰਹਿ ਸੰਚਹਿ ਮਾਇਆ ਦਾਮ ॥

مےَ دھنُ دِیجےَ ہرِ انمّرِت نامُ --4-- ---- ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥

ریتِ مہر مُکدم[1] سِکدارے -- | [1]مُقدم- ---- ਰਯਤਿ ਮਹਰ ਮੁਕਦਮ ਸਿਕਦਾਰੈ ॥

نہچلُ کوءِ ن دِسےَ سنّسارے -- ---- ਨਿਹਚਲੁ ਕੋਇ ਨ ਦਿਸੈ ਸੰਸਾਰੈ ॥

اپھرِءُ کالُ کوڑُ سِرِ مارے --5-- ---- ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥

نہچلُ ایکُ سچا سچ سوئی -- ---- ਨਿਹਚਲੁ ਏਕੁ ਸਚਾ ਸਚ ਸੋਈ ॥

جِن کرِ ساجی تِنہِ سبھ گوئی -- ---- ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥

اوہُ گُرمُکھِ جاپےَ تاں پتِ ہوئی --3-- ---- ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੩॥

کاجی[1] سیکھ بھیکھ پھکیرا[2] -- | [1]قاضی- [2]فقیرا- ---- ਕਾਜੀ ਸੇਖ ਭੇਖ ਫਕੀਰਾ ॥

وڈے کہاوِہ ہئُمےَ تنِ پیرا -- ---- ਵਡੇ ਕਹਾਵਹਿ ਹਉਮੈ ਤਨਿ ਪੀਰਾ ॥

کالُ ن چھوڑےَ بِنُ ستِگُر کی دھیرا --1-- ---- ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੧॥

کالُ جالُ جِہوا اُرُ نیَنڑی -- ---- ਕਾਲੁ ਜਾਲੁ ਜਿਹਵਾ ਅਰੁ ਨੈਣੀ ॥

کانی کالُ سُنڑےَ بِکھُ بیَنڑی -- ---- ਕਾਨੀ ਕਾਲੁ ਸੁਣੈ ਬਿਖੁ ਬੈਣੀ ॥

بِنُ سبدے مُوٹھے دِنُ رَینٹی --8--	----	ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥
ہِردے ساچُ وسے ہرِ ناءِ --	----	ਹਿਰਦੈ ਸਾਚੁ ਵਸੈ ਹਰਿ ਨਾਇ ॥
کالُ ن جوہِ سکے گُنٹ گاءِ --	----	ਕਾਲੁ ਨ ਜੋਹਿ ਸਕੈ ਗੁਣ ਗਾਇ ॥
نانک گُرمُکھِ سبدِ سماءِ --9--14--	----	ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
بولہِ ساچُ مِتھِیا نہی رائی --	----	ਬੋਲਹਿ ਸਾਚੁ ਮਿਥਿਆ ਨਹੀ ਰਾਈ ॥
چالہِ گُرمُکھِ ہُکمِ[1] رجائی[2] -- | [1]حُکمِ- [2]رضائِی-	----	ਚਾਲਹਿ ਗੁਰਮੁਖਿ ਹੁਕਮਿ ਰਜਾਈ ॥
رہہِ اتِیت سچے سرنٹائی --1--	----	ਰਹਹਿ ਅਤੀਤ ਸਚੇ ਸਰਣਾਈ ॥੧॥
سچ گھرِ بَیسے کالُ ن جوہے --	----	ਸਚ ਘਰਿ ਬੈਸੈ ਕਾਲੁ ਨ ਜੋਹੈ ॥
منمُکھ کءُ آوت جاوت دُکھُ موہے --1-- رہاءُ --	----	ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥
اپِءُپیءُ اکتھُ کتھِ رہیئے --	----	ਅਪਿਉ ਪੀਅਉ ਅਕਥੁ ਕਥਿ ਰਹੀਐ ॥
نِج گھرِ بَیسِ سہج گھرُ لہِیئے --	----	ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥
ہرِ رسِ ماتے اِہُ سُکھُ کہِیئے --2--	----	ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥
گُرمتِ چال نِہچل نہی ڈولے --	----	ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥
گُرمتِ ساچِ سہجِ ہرِ بولے --	----	ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥
پِیوے انّمرِتُ تتُ وِرولے --3--	----	ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥
ستِگُرُ دیکھِیا دِیکھِیا لینی --	----	ਸਤਿਗੁਰੁ ਦੇਖਿਆ ਦੀਖਿਆ ਲੀਨੀ ॥
منُ تنُ ارپِئو انّترِ گتِ کینی --	----	ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥

گتِ مِتِ پائی آتمُ چِینی --4--	----	ਗਤਿ ਮਿਤਿ ਪਾਈ ਆਤਮੁ ਚੀਨੀ ॥੪॥
بھوجنُ نامُ نِرنّجن سارُ --	----	ਭੋਜਨੁ ਨਾਮੁ ਨਿਰੰਜਨ ਸਾਰੁ ॥
پرم ہنّسُ سچُ جوتِ اپار --	----	ਪਰਮ ਹੰਸੁ ਸਚੁ ਜੋਤਿ ਅਪਾਰ ॥
جہ دیکھءُ تہ ایکنّکارُ --5--	----	ਜਹ ਦੇਖਉ ਤਹ ਏਕੰਕਾਰੁ ॥੫॥
رہےَ نِرالمُ ایکا سچُ کرڑنی --	----	ਰਹੈ ਨਿਰਾਲਮੁ ਏਕਾ ਸਚੁ ਕਰਣੀ ॥
پرم پدُ پائِیا سیوا گُر چرڑنی --	----	ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥
من تے منُ مانِیا چُوکی اہنّ بھّرمڑی --6--	----	ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥
اِن بِدھِ کئُڑُ کئُڑُ نہی تارِیا --	----	ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥
ہرِ جسِ سنّت بھگت نِستارِیا --	----	ਹਰਿ ਜਸਿ ਸੰਤ ਭਗਤ ਨਿਸਤਾਰਿਆ ॥
پّربھ پاۓ ہم اورُ ن بھارِیا --7--	Page# [228]	ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥
ساچ مہلِ[1] گُرِ الکھُ لکھائِیا -- | [1]محلِ-	----	ਸਾਚ ਮਹਲਿ ਗੁਰਿ ਅਲਖੁ ਲਖਾਇਆ ॥
نہچل مہلُ[1] نہی چھائِیا مائِیا -- | [1]محلُ-	----	ਨਿਹਚਲ ਮਹਲੁ ਨਹੀ ਛਾਇਆ ਮਾਇਆ ॥
ساچِ سنّتوکھے بھرمُ چُکائِیا --8--	----	ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥
جِن کےَ منِ وسِیا سچُ سوئی --	----	ਜਿਨ ਕੈ ਮਨਿ ਵਸਿਆ ਸਚੁ ਸੋਈ ॥
تِن کی سنّگتِ گُرمُکھِ ہوئی --	----	ਤਿਨ ਕੀ ਸੰਗਤਿ ਗੁਰਮੁਖਿ ਹੋਈ ॥
نانک ساچِ نامِ ملُ کھوئی --9--15--	----	ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥
گئُڑی مہلا[1] 1 -- | [1]محلا-	----	ਗਉੜੀ ਮਹਲਾ ੧ ॥
رامِ نامِ چِتُ راپےَ جا کا --	----	ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥

اُپجنّپ درسنُ کیجےَ تا کا --1--	----	ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥
رام ن جپہُ ابھاگُ تُمارا --	----	ਰਾਮ ਨ ਜਪਹੁ ਅਭਾਗੁ ਤੁਮਾਰਾ ॥
جُگِ جُگِ داتا پْربھُ رامُ ہمارا --1-- رہاءُ --	----	ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥
گُرمتِ رامُ جپےَ جنُ پُورا --	----	ਗੁਰਮਤਿ ਰਾਮੁ ਜਪੈ ਜਨੁ ਪੂਰਾ ॥
تِتُ گھٹ انہت باجے تُورا --2--	----	ਤਿਤੁ ਘਟ ਅਨਹਤ ਬਾਜੇ ਤੂਰਾ ॥੨॥
جو جن رام بھگتِ ہرِپیارِ --	----	ਜੋ ਜਨ ਰਾਮ ਭਗਤਿ ਹਰਿ ਪਿਆਰਿ ॥
سے پْربھِ راکھے کِرپا دھارِ --3--	----	ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥
جِن کےَ ہِردےَ ہرِ ہرِ سوئی --	----	ਜਿਨ ਕੈ ਹਿਰਦੈ ਹਰਿ ਹਰਿ ਸੋਈ ॥
تِن کا درسُ پرسِ سُکھُ ہوئی --4--	----	ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥
سرب جیِیا مہِ ایکو روےَ --	----	ਸਰਬ ਜੀਆ ਮਹਿ ਏਕੋ ਰਵੈ ॥
منمُکھِ اہنکاری پھِرِ جُونی بھوےَ --5--	----	ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥
سو بُوجھےَ جو ستِگُرُ پاۓ --	----	ਸੋ ਬੂਝੈ ਜੋ ਸਤਿਗੁਰੁ ਪਾਏ ॥
ہئُمےَ مارے گُر سبدے پاۓ --6--	----	ਹਉਮੈ ਮਾਰੇ ਗੁਰ ਸਬਦੇ ਪਾਏ ॥੬॥
اردھ اُردھ کی سنّدھِ کِءُ جانےَ --	----	ਅਰਧ ਉਰਧ ਕੀ ਸੰਧਿ ਕਿਉ ਜਾਨੈ ॥
گُرمُکھِ سنّدھِ ملےَ منُ مانےَ --7--	----	ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥
ہم پاپی نِرگُݨ کءُ گُݨُ کرِیۓ --	----	ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥
پْربھ ہوءِ دئِیالُ نانک جن ترِیۓ --16--8--	----	ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥

سولہ اسٹپدِیا گیاریری گئُڑی کِیا --	----	ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
گئُڑی بَیراگݨِ مہلا[1] 1 | محلا[1]-	----	ਗਉੜੀ ਬੈਰਾਗਣਿ ਮਹਲਾ ੧
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جِءُ گائی کءُ گوئلی راکھہِ کرِ سارا --	----	ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥
اہِنِس پالہِ راکھِ لیہِ آتم سُکھُ دھارا --1--	----	ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥
اِت اُت راکھہُ دِین دئِیالا --	----	ਇਤ ਉਤ ਰਾਖਹੁ ਦੀਨ ਦਇਆਲਾ ॥
تءُ سرݨاگتِ ندرِ نِہالا --1-- رہاءُ --	----	ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥
جہ دیکھءُ تہ روِ رہے رکھُ راکھنہارا --	----	ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥
تُوںّ داتا بھُگتا تُوںّہے تُوںّ پّراݨ ادھارا --2--	----	ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥
کِرتُ پئِیا ادھ اُوردھی بِنُ گیان بیچارا --	----	ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥
بِنُ اُپما جگدِیس کی بِنسےَ ن اندھِیارا --3--	----	ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥
جگُ بِنست ہم دیکھِیا لوبھے اہنکارا --	----	ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥

گر سیوا پّربھ پائیا سچُ مُکتِ دُیارا --4--	----	ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥
نِج گھرِ مہلُ¹ اپار کو اپرنّپر سوئی -- | محلُ¹-	----	ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
بِن سبدے تھِرُ کو نہی بُوجھے سُکھُ ہوئی --5--	----	ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥
کِیا لے آئیا لے جاءِ کِیا پھاسہِ جم جالا --	----	ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥
ڈولُ بدھا کَس جیوری آکاسِ پتالا --6--	----	ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥
گُرمتِ نامُ ن وِیسرے سہجے پتِ پائیئے --	----	ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥
انترِ سبدُ نِدھانُ ہے مِلِ آپُ گوائیئے --7--	----	ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥
ندرِ کرے پّربھ آپنٹی گُنٹ انکِ سماوے --	----	ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥
نانک میلُ ن چُوکئی لاہا سچُ پاوے --8--1--17--	----	ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥
گئُڑی مہلا¹ 1 -- | محلا¹-	Page# [229]	ਗਉੜੀ ਮਹਲਾ ੧ ॥

گُر پرسادی بُوجھِ لے ت ءُ ہوءِ نِبیرا ۔۔	----	ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
گھرِ گھرِ نامُ نِرنّجنا سو ٹھاکُرُ میرا ۔۔1۔۔	----	ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥
بِنُ گُر سبد ن چھُوٹیۓَ دیکھہُ وِیچارا ۔۔	----	ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥
جے لکھ کرم کماوہی بِن گُر انّدھِیارا ۔۔1۔۔ رہاءُ ۔۔	----	ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ॥੧॥ ਰਹਾਉ ॥
انّدھے اکلی[1] باہرے کِیا تِن سِ ءُ کہِیۓَ ۔۔	----	ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
بِنُ گُر پنّتھُ ن سُوجھئی کِتُ بِدھِ نِربہِیۓَ ۔۔2۔۔	----	ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥
کھوٹے کءُ کھرا کہےَ کھرے سار ن جانۓ ۔۔	----	ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
انّدھے کا ناءُ پارکھُو کلی کال وِڈانۓ ۔۔3۔۔	----	ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
سُوتے کءُ جاگتُ کہےَ جاگت کءُ سُوتا ۔۔	----	ਸੁਤੇ ਕਉ ਜਾਗਤੁ ਕਹੈ ਜਾਗਤ ਕਉ ਸੁਤਾ ॥

[1] عقلی۔

جِیوت کُءُ مُویا کہَے مُوۓ نہی روتا --4--	----	ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
آوت کُءُ جاتا کہَے جاتے کُءُ آئِیا --	----	ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
پر کی کُءُ اپُنی کہَے اپُنو نہی بھائِیا --5--	----	ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥
مِٹھے کُءُ کئُڑا کہَے کڑُوۓ کُءُ مِیٹھا --	----	ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
راتے کی نِنّدا کرہِ اَیسا کلِ مہِ ڈِیٹھا --6--	----	ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥
چیری کی سیوا کرہِ ٹھاکُرُ نہی دِسےَ --	----	ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
پوکھرُ نِیرُ وِرولیِئےَ ماکھنُ نہی رِسےَ --7--	----	ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
اِسُ پد جو ارتھاءِ لےءِ سو گُرُو ہمارا --	----	ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
نانک چِینےَ آپ کُءُ سو اپر اپارا --8--	----	ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥

سبھُ آپے آپِ ورتدا آپے بھرمائِیا --	----	ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
گُر کِرپا تے بُوجھیِٔے سبھُ بّرہمُ سمائِیا --9--2--18--	----	ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥
راگُ گئُڑی گُیاریری مہلا[1] 3 اسٹپدِیا | [1]محلا-	----	ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
١ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
من کا سُوتکُ دُوجا بھاءُ --	----	ਮਨ ਕਾ ਸੂਤਕੁ ਦੂਜਾ ਭਾਉ ॥
بھرمے بھُولے آوءُ جاءُ --1--	----	ਭਰਮੇ ਭੂਲੇ ਆਵਉ ਜਾਉ ॥੧॥
منمُکھِ سُوتکُ کبہِ ن جاءِ --	----	ਮਨਮੁਖਿ ਸੂਤਕੁ ਕਬਹਿ ਨ ਜਾਇ ॥
جِچرُ سبدِ ن بھیِجے ہرِ کےَ ناءِ --1-- رہاءُ --	----	ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥
سبھو سُوتکُ جیتا موہ آکارُ --	----	ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
مرِ مرِ جنّمےَ وارو وار --2--	----	ਮਰਿ ਮਰਿ ਜੰਮੈ ਵਾਰੋ ਵਾਰ ॥੨॥
سُوتکِ اگنِ پئُنّےَ پانی ماہِ --	----	ਸੂਤਕਿ ਅਗਨਿ ਪਉਣੈ ਪਾਣੀ ਮਾਹਿ ॥
سُوتکُ بھوجنُ جیتا کِچھُ کھاہِ --3--	----	ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
سُوتکِ کرم ن پُوجا ہوءِ --	----	ਸੂਤਕਿ ਕਰਮ ਨ ਪੂਜਾ ਹੋਇ ॥
نامِ رتے منُ نِرملُ ہوءِ --4--	----	ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
سِتگُرُ سیؤِے سُوتکُ جاءِ --	----	ਸਤਿਗੁਰੁ ਸੇਵਿਐ ਸੂਤਕੁ ਜਾਇ ॥
مرےَ ن جنمےَ کالُ ن کھاءِ --5--	----	ਮਰੈ ਨ ਜਨਮੈ ਕਾਲੁ ਨ ਖਾਇ ॥੫॥

ساست سِمرِت سودھِ دیکھہُ کوءِ --	----	ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
وِݨُ ناوے کو مُکت ن ہوءِ --6--	----	ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥
جُگ چارے نامُ اُتمُ سبدُ بیچارِ --	----	ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
کلِ مہِ گُرمُکھِ اُترسِ پارِ --7--	----	ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥
ساچا مرے ن آوے جاءِ --	----	ਸਾਚਾ ਮਰੈ ਨ ਆਵੈ ਜਾਇ ॥
نانک گُرمُکھِ رہے سماءِ --8--1--	----	ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥
گئُڑی مہلا[1] 3 -- | محلا[1]	----	ਗਉੜੀ ਮਹਲਾ ੩ ॥
گُرمُکھِ سیوا پڑان ادھارا --	----	ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥
ہرِ جیءُ راکھہُ ہردے اُر دھارا --	----	ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥
گُرمُکھِ سوبھا ساچُ دُیارا --1--	----	ਗੁਰਮੁਖਿ ਸੋਭਾ ਸਾਚੁ ਦੁਆਰਾ ॥੧॥
پنّڈت ہرِ پڑُ تجہُ وِکارا --	----	ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
گُرمُکھِ بھئُجل اُترہُ پارا --1-- رہاءُ --	----	ਗੁਰਮੁਖਿ ਭਉਜਲੁ ਉਤਰਹੁ ਪਾਰਾ ॥੧॥ ਰਹਾਉ ॥
گُرمُکھِ وِچہُ ہئُمے جاءِ --	Page# [230]	ਗੁਰਮੁਖਿ ਵਿਚਹੁ ਹਉਮੈ ਜਾਇ ॥
گُرمُکھِ مَیلُ ن لاگے آءِ --	----	ਗੁਰਮੁਖਿ ਮੈਲੁ ਨ ਲਾਗੈ ਆਇ ॥
گُرمُکھِ نامُ وسے منِ آءِ --2--	----	ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥
گُرمُکھِ کرم دھرم سچِ ہوئی --	----	ਗੁਰਮੁਖਿ ਕਰਮ ਧਰਮ ਸਚਿ ਹੋਈ ॥
گُرمُکھِ اہنّکارُ جلاۓ دوئی --	----	ਗੁਰਮੁਖਿ ਅਹੰਕਾਰੁ ਜਲਾਏ ਦੋਈ ॥
گُرمُکھِ نام رتے سُکھُ ہوئی --3--	----	ਗੁਰਮੁਖਿ ਨਾਮ ਰਤੇ ਸੁਖੁ ਹੋਈ ॥੩॥
آپݨا منُ پربودھہُ بُوجھہُ سوئی --	----	ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥

لوک سمجھاوہُ سُنٹے ن کوئی --	----	ਲੋਕ ਸਮਝਾਵਹੁ ਸੁਣੇ ਨ ਕੋਈ ॥
گُرمُکھِ سمجھہُ سدا سُکھُ ہوئی --4--	----	ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥
منمُکھِ ڈنّپھُ بہُتُ چتُرائی --	----	ਮਨਮੁਖਿ ਡੰਫੁ ਬਹੁਤੁ ਚਤੁਰਾਈ ॥
جو کِچھُ کماوَے سُ تھاءِ ن پائی --	----	ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥
آوَے جاوَے ٹھئُر ن کائی --5--	----	ਆਵੈ ਜਾਵੈ ਠਉਰ ਨ ਕਾਈ ॥੫॥
منمُکھ کرم کرے بہُتُ ابھِمانا --	----	ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥
بگ جِءُ لاءِ بہَے نِت دھِیانا --	----	ਬਗ ਜਿਉ ਲਾਇ ਬਹੈ ਨਿਤ ਧਿਆਨਾ ॥
جمِ پکڑِیا تب ہی پچھُتانا --6--	----	ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥
بِنُ ستِگُر سیوے مُکتِ ن ہوئی --	----	ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
گُر پرسادی ملےَ ہرِ سوئی --	----	ਗੁਰ ਪਰਸਾਦੀ ਮਿਲੈ ਹਰਿ ਸੋਈ ॥
گُرُ داتا جُگ چارے ہوئی --7--	----	ਗੁਰੁ ਦਾਤਾ ਜੁਗ ਚਾਰੇ ਹੋਈ ॥੭॥
گُرمُکھِ جاتِ[1] پتِ نامے وڈِیائی -- | [1]ذاتِ-	----	ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ ॥
سائِر کی پُتّری بِدارِ گوائی --	----	ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥
نانک بِنُ ناوَے جھوُٹھی چتُرائی --2--8--	----	ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥
گئُڑی م: 3 --	----	ਗਉੜੀ ਮਃ ੩ ॥
اِسُ جُگ کا دھرمُ پڑھُ تُم بھائی --	----	ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
پوُرےَ گُرِ سبھ سوجھی پائی --	----	ਪੂਰੈ ਗੁਰਿ ਸਭ ਸੋਝੀ ਪਾਈ ॥

اَتھے اگے ہر نامُ سکھائی --1--	----	ਐਥੈ ਅਗੈ ਹਰਿ ਨਾਮੁ ਸਖਾਈ ॥੧॥
رام پڑھہُ مَن کرہُ بیچارُ --	----	ਰਾਮ ਪੜਹੁ ਮਨਿ ਕਰਹੁ ਬੀਚਾਰੁ ॥
گُر پرسادی مَیلُ اُتارُ --1-- رہاءُ --	----	ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥
وادِ وِرودھِ ن پائیا جاءِ --	----	ਵਾਦਿ ਵਿਰੋਧਿ ਨ ਪਾਇਆ ਜਾਇ ॥
مَنُ تَنُ پھِیکا دُوجے بھاءِ --	----	ਮਨੁ ਤਨੁ ਫੀਕਾ ਦੂਜੈ ਭਾਇ ॥
گُر کے سبدِ سچِ لِو لاءِ --2--	----	ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥
ہئُمے مَیلا اِہُ سنّسارا --	----	ਹਉਮੈ ਮੈਲਾ ਇਹੁ ਸੰਸਾਰਾ ॥
نِت تیرتھِ ناوے ن جاءِ اہنکارا --	----	ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
بِن گُر بھیٹے جمُ کرے کھُیارا[1] --3-- | [1]خُیارا-	----	ਬਿਨ ਗੁਰ ਭੇਟੇ ਜਮੁ ਕਰੇ ਖੁਆਰਾ ॥੩॥
سو جَنُ ساچا جِ ہئُمے مارے --	----	ਸੋ ਜਨੁ ਸਾਚਾ ਜਿ ਹਉਮੈ ਮਾਰੈ ॥
گُر کے سبدِ پنچ سنگھارے --	----	ਗੁਰ ਕੈ ਸਬਦਿ ਪੰਚ ਸੰਘਾਰੈ ॥
آپِ ترے سگلے کُل تارے --4--	----	ਆਪਿ ਤਰੈ ਸਗਲੇ ਕੁਲ ਤਾਰੈ ॥੪॥
مائِیا موہِ نٹِ باجی[1] پائی -- | [1]بازی-	----	ਮਾਇਆ ਮੋਹਿ ਨਟਿ ਬਾਜੀ ਪਾਈ ॥
منمُکھ اندھ رہے لپٹائی --	----	ਮਨਮੁਖ ਅੰਧ ਰਹੇ ਲਪਟਾਈ ॥
گُرمُکھِ الِپت رہے لِو لائی --5--	----	ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥
بہُتے بھیکھ کرے بھیکھدھاری --	----	ਬਹੁਤੇ ਭੇਖ ਕਰੈ ਭੇਖਧਾਰੀ ॥
انّترِ تِسنا پھِرے اہنکاری --	----	ਅੰਤਰਿ ਤਿਸਨਾ ਫਿਰੈ ਅਹੰਕਾਰੀ ॥
آپُ ن چینے باجی[1] ہاری --6-- | [1]بازی-	----	ਆਪੁ ਨ ਚੀਨੈ ਬਾਜੀ ਹਾਰੀ ॥੬॥
کاپڑ پہِرِ کرے چترائی --	----	ਕਾਪੜ ਪਹਿਰਿ ਕਰੇ ਚਤੁਰਾਈ ॥

مائِیا موہِ اتِ بھرمِ بھُلائی --	----	ਮਾਇਆ ਮੋਹਿ ਅਤਿ ਭਰਮਿ ਭੁਲਾਈ ॥
بِنُ گُر سیوے بہُتُ دُکھُ پائی --7--	----	ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥
نامِ رتے سدا بَیراگی --	----	ਨਾਮਿ ਰਤੇ ਸਦਾ ਬੈਰਾਗੀ ॥
گِرہی انّترِ ساچِ لِو لاگی --	----	ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥
نانک ستِگُرُ سیوہِ سے وڈبھاگی --8--3--	----	ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥
گئُڑی مہلا[1] 3 -- | [1]محلا-	----	ਗਉੜੀ ਮਹਲਾ ੩ ॥
بّرہما مُولُ وید ابھِیاسا --	----	ਬ੍ਰਹਮਾ ਮੂਲੁ ਵੇਦ ਅਭਿਆਸਾ ॥
تِس تے اُپجے دیو موہ پِیاسا --	----	ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥
تّرَے گُنٹ بھرمے ناہی نِج گھرِ واسا --1--	----	ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥੧॥
ہم ہرِ راکھے ستِگُرُو مِلائِیا --	----	ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥
اندِنُ بھگتِ ہرِ نامُ دّرِڑائِیا --1-- رہاءُ --	----	ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥
تّرَے گُنٹ بانٹی بّرہم جنّجالا[1] -- | [1]زنّجالا-	----	ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥
پڑِ وادُ وکھانڑہِ سِرِ مارے جمکالا --	----	ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥
تتُ ن چِینہِ بنّنہِ پنّڈ پرالا --2--	Page# [231]	ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥
منمُکھ اگِیانِ کُمارگِ پاۓ --	----	ਮਨਮੁਖ ਅਗਿਆਨਿ ਕੁਮਾਰਗਿ ਪਾਏ ॥
ہرِ نامُ بِسارِیا بہُ کرم دّرِڑاۓ --	----	ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥

بھوجلِ ڈُوبے دُوجے بھائے ۔۔3۔۔	----	ਭਵਜਲਿ ਡੂਬੇ ਦੂਜੈ ਭਾਏ ॥੩॥
مائِیا کا مُہتاجُ[1] پنّڈِتُ کہاوے ۔۔ | [1]مُحتاجُ۔	----	ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥
بِکھِیا راتا بہُتُ دُکھُ پاوے ۔۔	----	ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥
جم کا گلِ جیوڑا نِت کالُ سنّتاوے ۔۔4۔۔	----	ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥
گُرمُکھِ جمکال نیڑِ ن آوے ۔۔	----	ਗੁਰਮੁਖਿ ਜਮਕਾਲ ਨੇੜਿ ਨ ਆਵੈ ॥
ہئُمے دُوجا سبدِ جلاوے ۔۔	----	ਹਉਮੈ ਦੂਜਾ ਸਬਦਿ ਜਲਾਵੈ ॥
نامے راتے ہرِ گُݨ گاوے ۔۔5۔۔	----	ਨਾਮੇ ਰਾਤੇ ਹਰਿ ਗੁਣ ਗਾਵੈ ॥੫॥
مائِیا داسی بھگتا کی کار کماوے ۔۔	----	ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥
چرݨی لاگے تا مہلُ[1] پاوے ۔۔ | [1]محلُ۔	----	ਚਰਣੀ ਲਾਗੈ ਤਾ ਮਹਲੁ ਪਾਵੈ ॥
سد ہی نِرملُ سہجِ سماوے ۔۔6۔۔	----	ਸਦ ਹੀ ਨਿਰਮਲੁ ਸਹਜਿ ਸਮਾਵੈ ॥੬॥
ہرِ کتھا سُݨہِ سے دھنونّت دِسہِ جُگ ماہی ۔۔	----	ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
تِن کءُ سبھِ نِوہِ اندِنُ پوُج کراہی ۔۔	----	ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥
سہجے گُݨ روہِ ساچے من ماہی ۔۔7۔۔	----	ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥
پوُرے ستِگُرِ سبدُ سُݨائِیا ۔۔	----	ਪੂਰੈ ਸਤਿਗੁਰਿ ਸਬਦੁ ਸੁਣਾਇਆ ॥
ترّے گُݨ میٹے چئُتھے چِتُ لائِیا ۔۔	----	ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥
نانک ہئُمے مارِ برّہم مِلائِیا ۔۔8۔۔4۔۔	----	ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥੮॥੪॥

گئُڑی مہلا[1] 3 -- ⎮ [1]محلا-	----	ਗਉੜੀ ਮਹਲਾ ੩ ॥
بّرہما ویدُ پڑےَ وادُ وکھانےَ --	----	ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥
انّترِ تامسُ آپُ ن پچھانےَ --	----	ਅੰਤਰਿ ਤਾਮਸੁ ਆਪੁ ਨ ਪਛਾਣੈ ॥
تا پّربھُ پاۓ گُر سبدُ وکھانےَ --1--	----	ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥੧॥
گُر سیوا کرءُ پھِرِ کالُ ن کھاءِ --	----	ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥
منمُکھ کھادھے دُوجےَ بھاءِ --1-- رہاءُ --	----	ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ ॥
گُرمُکھِ پّرانٹی اپرادھی سِیدھے --	----	ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥
گُر کےَ سبدِ انّترِ سہجِ رِیدھے --	----	ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥
میرا پّربھُ پائِیا گُر کےَ سبدِ سِیدھے --2--	----	ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥
ستِگُرِ میلے پّربھِ آپِ مِلاۓ --	----	ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥
میرے پّربھ ساچے کےَ منِ بھاۓ --	----	ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥
ہرِ گُنڑ گاوہِ سہجِ سُبھاۓ --3--	----	ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥
بِنُ گُر ساچے بھرمِ بھُلاۓ --	----	ਬਿਨੁ ਗੁਰ ਸਾਚੇ ਭਰਮਿ ਭੁਲਾਏ ॥
منمُکھ انّدھے سدا بِکھُ کھاۓ --	----	ਮਨਮੁਖ ਅੰਧੇ ਸਦਾ ਬਿਖੁ ਖਾਏ ॥
جم ڈنّڈُ سہہِ سدا دُکھُ پاۓ --4--	----	ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥
جمُویا ن جوہےَ ہرِ کی سرنٹائی --	----	ਜਮੂਆ ਨ ਜੋਹੈ ਹਰਿ ਕੀ ਸਰਣਾਈ ॥
ہئُمےَ مارِ سچِ لِو لائی --	----	ਹਉਮੈ ਮਾਰਿ ਸਚਿ ਲਿਵ ਲਾਈ ॥
سدا رہےَ ہرِ نامِ لِو لائی --5--	----	ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥

سَتِگُرُ سیوہِ سے جن نِرمل پوِتا ـــ	----	ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ ॥
من سِءُ منُ مِلاءِ سبھُ جگُ جِیتا ـــ	----	ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥
اِن بِدھِ کُسلُ تیرےَ میرے مِیتا ـــ6ـــ	----	ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥
سَتِگُرو سیوے سو پھلُ پاۓ ـــ	----	ਸਤਿਗੁਰੂ ਸੇਵੇ ਸੋ ਫਲੁ ਪਾਏ ॥
ہِردےَ نامُ وِچہُ آپُ گواۓ ـــ	----	ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥
انہد باݨی سبدُ وجاۓ ـــ1ـــ	----	ਅਨਹਦ ਬਾਣੀ ਸਬਦੁ ਵਜਾਏ ॥੧॥
سَتِگُر تے کونُ کونُ ن سِیدھو میرے بھائی ـــ	----	ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥
بھگتی سِیدھے دِرِ سوبھا پائی ـــ	----	ਭਗਤੀ ਸੀਧੇ ਦਰਿ ਸੋਭਾ ਪਾਈ ॥
نانک رام نامِ وڈِیائی ـــ8ـــ5ـــ	----	ਨਾਨਕ ਰਾਮ ਨਾਮਿ ਵਡਿਆਈ ॥੮॥੫॥
گئُڑی مہلا[1] 3 ـــ | [1]محلاـ	----	ਗਉੜੀ ਮਹਲਾ ੩ ॥
ترّےَ گُݨ وکھانےَ بھرمُ ن جاءِ ـــ	----	ਤ੍ਰੈ ਗੁਣ ਵਖਾਣੈ ਭਰਮੁ ਨ ਜਾਇ ॥
بنّدھن ن تُوٹہِ مُکتِ ن پاءِ ـــ	----	ਬੰਧਨ ਨ ਤੂਟਹਿ ਮੁਕਤਿ ਨ ਪਾਇ ॥
مُکتِ داتا سَتِگُرُ جُگ ماہِ ـــ1ـــ	----	ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥੧॥
گُرمُکھِ پرّاݨی بھرمُ گواءِ ـــ	----	ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥
سہج دھُنِ اُپجےَ ہرِ لِو لاءِ ـــ1ـــ رہاءُ ـــ	----	ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥੧॥ ਰਹਾਉ ॥
ترّےَ گُݨ کالےَ کی سِرِ کارا ـــ	----	ਤ੍ਰੈ ਗੁਣ ਕਾਲੈ ਕੀ ਸਿਰਿ ਕਾਰਾ ॥
نامُ ن چیتہِ اُپاوݨہارا ـــ	Page# [232]	ਨਾਮੁ ਨ ਚੇਤਹਿ ਉਪਾਵਣਹਾਰਾ ॥
مرِ جنّمہِ پھرِ وارو وارا ـــ2ـــ	----	ਮਰਿ ਜੰਮਹਿ ਫਿਰਿ ਵਾਰੋ ਵਾਰਾ ॥੨॥

انّدھے گُرو تے بھرمُ ن جائی ـ ـ ---- ਅੰਧੇ ਗੁਰੂ ਤੇ ਭਰਮੁ ਨ ਜਾਈ ॥

مُولُ چھوڈِ لاگے دُوجےَ بھائی ـ ـ ---- ਮੂਲੁ ਛੋਡਿ ਲਾਗੇ ਦੂਜੈ ਭਾਈ ॥

بِکھُ کا ماتا بِکھُ ماہِ سمائی ـ ـ3ـ ـ ---- ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥

مائِیا کرِ مُولُ جنّتّر بھرمائے ـ ـ ---- ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥

ہرِ جیءُ وِسرِیا دُوجےَ بھائے ـ ـ ---- ਹਰਿ ਜੀਉ ਵਿਸਰਿਆ ਦੂਜੈ ਭਾਏ ॥

جِسُ ندرِ کرے سو پرم گتِ پائے ـ ـ4ـ ـ ---- ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥

انّترِ ساچُ باہرِ ساچُ ورتائے ـ ـ ---- ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥

ساچُ ن چھپےَ جے کو رکھےَ چھپائے ـ ـ ---- ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥

گِیانی بُوجھِ سہجِ سُبھائے ـ ـ5ـ ـ ---- ਗਿਆਨੀ ਬੂਝਹਿ ਸਹਜਿ ਸੁਭਾਏ ॥੫॥

گُرمُکھِ ساچِ رہِیا لِو لائے ـ ـ ---- ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥

ہئُمےَ مائِیا سبدِ جلائے ـ ـ ---- ਹਉਮੈ ਮਾਇਆ ਸਬਦਿ ਜਲਾਏ ॥

میرا پّربھُ ساچا میلِ مِلائے ـ ـ6ـ ـ ---- ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥

ستِگُرُ داتا سبدُ سُݨائے ـ ـ ---- ਸਤਿਗੁਰੁ ਦਾਤਾ ਸਬਦੁ ਸੁਣਾਏ ॥

دھاوتُ راکھےَ ٹھاکِ رہائے ـ ـ ---- ਧਾਵਤੁ ਰਾਖੈ ਠਾਕਿ ਰਹਾਏ ॥

پُورے گُر تے سوجھی پائے ـ ـ7ـ ـ ---- ਪੂਰੇ ਗੁਰ ਤੇ ਸੋਝੀ ਪਾਏ ॥੭॥

آپے کرتا سّرِسٹِ سِرجِ جِنِ گوئی ـ ـ ---- ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥

تِسُ بِنُ دُوجا اورُ ن کوئی ـ ـ ---- ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥

نانک گُرمُکھِ بُوجھےَ کوئی ـ ـ8ـ ـ6ـ ـ ---- ਨਾਨਕ ਗੁਰਮੁਖਿ ਬੂਝੈ ਕੋਈ ॥੮॥੬॥

گئُڑی مہلا[1] 3 ـ ـ | [1]محلا ـ ---- ਗਉੜੀ ਮਹਲਾ ੩ ॥

نامُ امولکُ گرمُکھِ پاوے --	----	ਨਾਮੁ ਅਮੋਲਕੁ ਗੁਰਮੁਖਿ ਪਾਵੈ ॥
نامو سیوے نامِ سہجِ سماوے --	----	ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥
انّمرِتُ نامُ رسنا نِت گاوے --	----	ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥
جِس نو کرِپا کرے سو ہرِ رسُ پاوے --1--	----	ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥੧॥
اندِنُ ہِردے جپءُ جگدِیسا --	----	ਅਨਦਿਨੁ ਹਿਰਦੈ ਜਪਉ ਜਗਦੀਸਾ ॥
گرمُکھِ پاوءُ پرم پدُ سُوکھا --1-- رہاءُ --	----	ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥੧॥ ਰਹਾਉ ॥
ہِردے سُوکھُ بھئیا پرگاسُ --	----	ਹਿਰਦੈ ਸੁਖੁ ਭਇਆ ਪਰਗਾਸੁ ॥
گرمُکھِ گاوہِ سچُ گُنّتاسُ --	----	ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥
داسنِ داس نِت ہووہِ داسُ --	----	ਦਾਸਨਿ ਦਾਸ ਨਿਤ ਹੋਵਹਿ ਦਾਸੁ ॥
گرِہ کُٹنّب مہِ سدا اُداسُ --2--	----	ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥੨॥
جِیون مُکتُ گرمُکھِ کو ہوئی --	----	ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥
پرم پدارتھُ پاوے سوئی --	----	ਪਰਮ ਪਦਾਰਥੁ ਪਾਵੈ ਸੋਈ ॥
ترّے گُنّ میٹے نِرملُ ہوئی --	----	ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥
سہجے ساچِ ملے پرّبھُ سوئی --3--	----	ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥
موہ کُٹنّب سِءُ پرّیتِ ن ہوءِ --	----	ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥
جا ہِردے وسِیا سچُ سوءِ --	----	ਜਾ ਹਿਰਦੈ ਵਸਿਆ ਸਚੁ ਸੋਇ ॥
گرمُکھِ منُ بیدھیا استھِرُ ہوءِ --	----	ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥

| ہُکمُ[1] پچھاݨے بُوجھے سچُ سوءِ --4-- ---- ਹੁਕਮੁ ਪਛਾਣੈ ਬੂਝੈ ਸਚੁ ਸੋਇ ॥੪॥

[1]حُکمُ۔

تُوںّ کرتا مےَ اورُ ن کوءِ -- ---- ਤੂੰ ਕਰਤਾ ਮੈ ਅਵਰੁ ਨ ਕੋਇ ॥

تُجھُ سیوی تُجھ تے پتِ ہوءِ -- ---- ਤੁਝ ਸੇਵੀ ਤੁਝ ਤੇ ਪਤਿ ਹੋਇ ॥

کِرپا کرہِ گاوا پرّبھُ سوءِ -- ---- ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥

نام رتنُ سبھ جگ مہِ لوءِ --5-- ---- ਨਾਮ ਰਤਨੁ ਸਭ ਜਗ ਮਹਿ ਲੋਇ ॥੫॥

گُرمُکھِ باݨی میٹھی لاگی -- ---- ਗੁਰਮੁਖਿ ਬਾਣੀ ਮੀਠੀ ਲਾਗੀ ॥

انّترُ بگسے اندِنُ لِو لاگی -- ---- ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥

سہجے سچُ مِلیا پرسادی -- ---- ਸਹਜੇ ਸਚੁ ਮਿਲਿਆ ਪਰਸਾਦੀ ॥

ستِگُرُ پائِیا پُورے وڈبھاگی --6-- ---- ਸਤਿਗੁਰੁ ਪਾਇਆ ਪੂਰੈ ਵਡਭਾਗੀ ॥੬॥

ہئُمےَ ممتا دُرمتِ دُکھ ناسُ -- ---- ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥

جب ہِردے رام نام گُݨتاسُ -- ---- ਜਬ ਹਿਰਦੈ ਰਾਮ ਨਾਮ ਗੁਣਤਾਸੁ ॥

گُرمُکھِ بُدھِ پرّگٹی پرّبھ جاسُ -- ---- ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥

جب ہِردے روِیا چرݨ نِواسُ --7-- ---- ਜਬ ਹਿਰਦੈ ਰਵਿਆ ਚਰਣ ਨਿਵਾਸੁ ॥੭॥

جِسُ نامُ دےءِ سوئی جنُ پاۓ -- ---- ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥

گُرمُکھِ میلے آپُ گواۓ -- ---- ਗੁਰਮੁਖਿ ਮੇਲੇ ਆਪੁ ਗਵਾਏ ॥

ہِردے ساچا نامُ وساۓ -- ---- ਹਿਰਦੈ ਸਾਚਾ ਨਾਮੁ ਵਸਾਏ ॥

نانک سہجے ساچِ سماۓ --8--7-- ---- ਨਾਨਕ ਸਹਜੇ ਸਾਚਿ ਸਮਾਏ ॥੮॥੭॥

گئُڑی مہلا[1] 3 -- | [1]محلا۔ ---- ਗਉੜੀ ਮਹਲਾ ੩ ॥

مَن ہی مَنُ سوارِیا بھےَ سہجِ سُبھاءِ --	----	ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥
سبدِ منُ رنّگِیا لِو لاءِ --	Page# [233]	ਸਬਦਿ ਮਨੁ ਰੰਗਿਆ ਲਿਵ ਲਾਇ ॥
نِج گھرِ وسِیا پّربھ کی رجاءِ[1] --1-- |	----	ਨਿਜ ਘਰਿ ਵਸਿਆ ਪ੍ਰਭ ਕੀ ਰਜਾਇ ॥੧॥
[1]رضاءِ-		
سِتگُرُ سیوِۓَ جاءِ ابھِمانُ --	----	ਸਤਿਗੁਰੁ ਸੇਵਿਐ ਜਾਇ ਅਭਿਮਾਨੁ ॥
گووِدُ پائیۓَ گُنّی نِدھانُ --1-- رہاءُ --	----	ਗੋਵਿਦੁ ਪਾਈਐ ਗੁਣੀ ਨਿਧਾਨੁ ॥੧॥ ਰਹਾਉ ॥
منُ بَیراگی جا سبدِ بھءُ کھاءِ --	----	ਮਨੁ ਬੈਰਾਗੀ ਜਾ ਸਬਦਿ ਭਉ ਖਾਇ ॥
میرا پّربھُ نِرملا سبھ تےَ رہِیا سماءِ --	----	ਮੇਰਾ ਪ੍ਰਭੁ ਨਿਰਮਲਾ ਸਭ ਤੈ ਰਹਿਆ ਸਮਾਇ ॥
گُر کِرپا تے ملےَ مِلاءِ --2--	----	ਗੁਰ ਕਿਰਪਾ ਤੇ ਮਿਲੈ ਮਿਲਾਇ ॥੨॥
ہرِ داسن کو داسُ سُکھُ پاۓ --	----	ਹਰਿ ਦਾਸਨ ਕੋ ਦਾਸੁ ਸੁਖੁ ਪਾਏ ॥
میرا ہرِ پّربھُ اِن بِدھِ پائِیا جاۓ --	----	ਮੇਰਾ ਹਰਿ ਪ੍ਰਭੁ ਇਨ ਬਿਧਿ ਪਾਇਆ ਜਾਏ ॥
ہرِ کِرپا تے رام گُنڑ گاۓ --3--	----	ਹਰਿ ਕਿਰਪਾ ਤੇ ਰਾਮ ਗੁਣ ਗਾਏ ॥੩॥
دھِّرگُ بہُ جِیونڑُ جِتُ ہرِ نامِ ن لگےَ پِیارُ --	----	ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥
دھِّرگُ سیج سُکھالی کامنڑِ موہ گُبارُ[1] -- |	----	ਧ੍ਰਿਗੁ ਸੇਜ ਸੁਖਾਲੀ ਕਾਮਣਿ ਮੋਹ ਗੁਬਾਰੁ ॥
[1]غُبارُ-		
تِن سپھلُ جنمُ جِن نامُ ادھارُ --4--	----	ਤਿਨ ਸਫਲੁ ਜਨਮੁ ਜਿਨ ਨਾਮੁ ਅਧਾਰੁ ॥੪॥
دھِّرگُ دھِّرگُ گِرہُ کُٹنّبُ جِتُ ہرِ پّرِیتِ ن ہوءِ --	----	ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥

سوئی ہمارا مِیتُ جو ہرِ گُنڑ گاوےَ سوءِ --	-----	ਸੋਈ ਹਮਾਰਾ ਮੀਤੁ ਜੋ ਹਰਿ ਗੁਣ ਗਾਵੈ ਸੋਇ ॥
ہرِ نام بِنا مےَ اورُ ن کوءِ --5--	-----	ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥੫॥
سِتگُر تے ہم گتِ پتِ پائی --	-----	ਸਤਿਗੁਰ ਤੇ ਹਮ ਗਤਿ ਪਤਿ ਪਾਈ ॥
ہرِ نامُ دھِیائِیا دُوکھُ سگل مِٹائی --	-----	ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ ॥
سدا انّدُ ہرِ نامِ لِو لائی --6--	-----	ਸਦਾ ਅਨੰਦੁ ਹਰਿ ਨਾਮਿ ਲਿਵ ਲਾਈ ॥੬॥
گُرِ ملِئےَ ہم کءُ سرِیر سُدھِ بھئی --	-----	ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ ॥
ہئُمےَ ترِسنا سبھ اگنِ بُجھئی --	-----	ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥
بنسے کرّودھ کھِما گہِ لئی --7--	-----	ਬਿਨਸੇ ਕ੍ਰੋਧ ਖਿਮਾ ਗਹਿ ਲਈ ॥੭॥
ہرِ آپے کرِّپا کرے نامُ دیوےَ --	-----	ਹਰਿ ਆਪੇ ਕ੍ਰਿਪਾ ਕਰੇ ਨਾਮੁ ਦੇਵੈ ॥
گُرمُکھِ رتنُ کو وِرلا لیوےَ --	-----	ਗੁਰਮੁਖਿ ਰਤਨੁ ਕੋ ਵਿਰਲਾ ਲੇਵੈ ॥
نانکُ گُنڑ گاوےَ ہرِ الکھ ابھیوےَ --8--8--	-----	ਨਾਨਕੁ ਗੁਣ ਗਾਵੈ ਹਰਿ ਅਲਖ ਅਭੇਵੈ ॥੮॥੮॥
ੴ سِتگُر پرّسادِ --	-----	ੴ ਸਤਿਗੁਰ ਪ੍ਰਸਾਦਿ ॥
راگُ گئُڑی بَیراگنِ مہلا[1] 3 --	[1] محلا	-----	ਰਾਗੁ ਗਉੜੀ ਬੈਰਾਗਣਿ ਮਹਲਾ ੩ ॥
سِتگُر تے جو مُہ پھیرے تے ویمُکھ بُرے دِسنّنِ --	-----	ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥
اندِنُ بدھے مارِیئنِ پھِرِ ویلا نا لہنّنِ --1--	-----	ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥

ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥
ਸਤਸੰਗਤਿ ਮੇਲਾਇ ਪ੍ਰਭ
ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥

ہرِ ہرِ راکھہُ کرِپا دھارِ --
ستسنّگتِ میلاءِ پرّبھ
ہرِ ہِردےَ ہرِ گُݨ سارِ --1-- رہاءُ --

ਸੇ ਭਗਤ ਹਰਿ ਭਾਵਦੇ
ਜੋ ਗੁਰਮੁਖਿ ਭਾਇ ਚਲੰਨਿ ॥

سے بھگت ہرِ بھاودے
جو گُرمُکھِ بھاءِ چلنّنِ --

ਆਪੁ ਛੋਡਿ ਸੇਵਾ ਕਰਨਿ
ਜੀਵਤ ਮੁਏ ਰਹੰਨਿ ॥੨॥

آپُ چھوڈِ سیوا کرنِ
جِیوت مُۓ رہنّنِ --2--

ਜਿਸ ਦਾ ਪਿੰਡੁ ਪਰਾਣ ਹੈ
ਤਿਸ ਕੀ ਸਿਰਿ ਕਾਰ ॥

جِس دا پِنّڈُ پراݨ ہےَ
تِس کی سِرِ کار --

ਓਹੁ ਕਿਉ ਮਨਹੁ ਵਿਸਾਰੀਐ
ਹਰਿ ਰਖੀਐ ਹਿਰਦੈ ਧਾਰਿ ॥੩॥

اوہُ کِءُ منہُ وِسارِۓَ
ہرِ رکھیۓَ ہِردےَ دھارِ --3--

ਨਾਮਿ ਮਿਲਿਐ ਪਤਿ ਪਾਈਐ
ਨਾਮਿ ਮੰਨਿਐ ਸੁਖੁ ਹੋਇ ॥

نامِ مِلِۓَ پتِ پائیۓَ
نامِ منّنِۓَ سُکھُ ہوءِ --

ਸਤਿਗੁਰ ਤੇ ਨਾਮੁ ਪਾਈਐ
ਕਰਮਿ ਮਿਲੈ ਪ੍ਰਭੁ ਸੋਇ ॥੪॥

ستِگُر تے نامُ پائیۓَ
کرمِ ملےَ پرّبھُ سوءِ --4--

ਸਤਿਗੁਰ ਤੇ ਜੋ ਮੁਹੁ ਫੇਰੇ
ਓਇ ਭ੍ਰਮਦੇ ਨਾ ਟਿਕੰਨਿ ॥

ستِگُر تے جو مُہُ پھیرے
اوءِ بھرّمدے نا ٹِکنّنِ --

ਧਰਤਿ ਅਸਮਾਨੁ ਨ ਝਲਈ
ਵਿਚਿ ਵਿਸਟਾ ਪਏ ਪਚੰਨਿ ॥੫॥

دھرتِ اسمانُ ن جھلئی
وِچِ وِسٹا پۓ پچنّنِ --5--

اِہُ جگُ بھرمِ بھُلائیا
موہ ٹھگئُلی پاءِ --

ਇਹੁ ਜਗੁ ਭਰਮਿ ਭੁਲਾਇਆ
ਮੋਹ ਠਗਉਲੀ ਪਾਇ ॥

جِنا ستِگُرُ بھیٹِیا
تِن نیڑِن بھِٹے ماءِ --6--

ਜਿਨਾ ਸਤਿਗੁਰੁ ਭੇਟਿਆ
ਤਿਨ ਨੇੜਿ ਨ ਭਿਟੈ ਮਾਇ ॥੬॥

ستِگُرُ سیونِ سو سوہنٔے
ہئُمَے مَیلُ گواءِ --

ਸਤਿਗੁਰੁ ਸੇਵਨਿ ਸੋ ਸੋਹਣੇ
ਹਉਮੈ ਮੈਲੁ ਗਵਾਇ ॥

سبدِ رتے سے نِرملے
چلہِ ستِگُر بھاءِ --7--
Page# [234]
ਸਬਦਿ ਰਤੇ ਸੇ ਨਿਰਮਲੇ
ਚਲਹਿ ਸਤਿਗੁਰ ਭਾਇ ॥੭॥

ہرِ پربھ داتا ایکُ تُوںَ
تُوںَ آپے بکھسِ[1] مِلاءِ -- | [1]بخشِ-

ਹਰਿ ਪ੍ਰਭ ਦਾਤਾ ਏਕੁ ਤੂੰ
ਤੂੰ ਆਪੇ ਬਖਸਿ ਮਿਲਾਇ ॥

جنُ نانکُ سرنٔاگتی
جِءُ بھاوے تِوے چھڈاءِ
--8--1--9--

ਜਨੁ ਨਾਨਕੁ ਸਰਣਾਗਤੀ
ਜਿਉ ਭਾਵੈ ਤਿਵੈ ਛਡਾਇ ॥੮॥੧॥੯॥

راگُ گئُڑی پُوربی مہلا[1] 4 کرہلے | [1]محلا-

ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ

ੴ ستِگُر پرسادِ --

ੴ ਸਤਿਗੁਰ ਪ੍ਰਸਾਦਿ ॥

کرہلے من پردیسیِیا
کِءُ ملیئے ہرِ ماءِ --

ਕਰਹਲੇ ਮਨ ਪਰਦੇਸੀਆ
ਕਿਉ ਮਿਲੀਐ ਹਰਿ ਮਾਇ ॥

گُرُ بھاگِ پُورے پائِیا
گلِ مِلیا پیارا آءِ --1--

ਗੁਰੁ ਭਾਗਿ ਪੂਰੈ ਪਾਇਆ
ਗਲਿ ਮਿਲਿਆ ਪਿਆਰਾ ਆਇ ॥੧॥

من کرہلا ستِگُرُ پُرکھُ دھِیاءِ --1-- رہاءُ --	----	ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥
من کرہلا وِیچارِیا ہرِ رام نام دھِیاءِ --	----	ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥
جتھےَ لیکھا منگیۓ ہرِ آپے لۓ چھڈاءِ --2--	----	ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥
من کرہلا اتِ نِرملا مَلُ لاگی ہئُمے آءِ --	----	ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥
پرتکھِ پِرُ گھرِ نالِ پِیارا وِچھُڑِ چوٹا کھاءِ --3--	----	ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥
من کرہلا میرے پّرِیتما ہرِ ردےَ بھالِ بھالاءِ --	----	ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥
اُپاءِ کِتےَ ن لبھئی گُرُ ہِردےَ ہرِ دیکھاءِ --4--	----	ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥
من کرہلا میرے پّرِیتما دِنُ رَینٖ ہرِ لِو لاءِ --	----	ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥
گھرُ جاءِ پاوہِ رنّگ مہلی[1] گُرُ میلے ہرِ میلاءِ --5-- | محلی[1]-	----	ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥
من کرہلا توُنّ مِیتُ میرا پاکھنّڈُ لوبھُ تجاءِ --	----	ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥

ਪਾਖੰਡਿ ਲੋਭੀ ਮਾਰੀਐ
ਜਮ ਡੰਡੁ ਦੇਇ ਸਜਾਇ ॥੬॥

پاکھنّڈِ لوبھی مارِیۓ
جم ڈنّڈُ دےءِ سجاءِ[1] --6-- | سزاءِ[1] -

ਮਨ ਕਰਹਲਾ ਮੇਰੇ ਪ੍ਰਾਨ ਤੂੰ
ਮੈਲੁ ਪਾਖੰਡੁ ਭਰਮੁ ਗਵਾਇ ॥

مَن کرہلا میرے پّران توُنّ
مَیلُ پاکھنّڈُ بھرمُ گواءِ --

ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ
ਮਿਲਿ ਸੰਗਤੀ ਮਲੁ ਲਹਿ ਜਾਇ ॥੭॥

ہرِ انّمرِت سرُ گُرِ پُورِیا
مِلِ سنّگتی ملُ لہِ جاءِ --7--

ਮਨ ਕਰਹਲਾ ਮੇਰੇ ਪਿਆਰਿਆ
ਇਕ ਗੁਰ ਕੀ ਸਿਖ ਸੁਣਾਇ ॥

من کرہلا میرے پیارِیا
اِک گُر کی سِکھ سُنٹاءِ --

ਇਹੁ ਮੋਹੁ ਮਾਇਆ ਪਸਰਿਆ
ਅੰਤਿ ਸਾਥਿ ਨ ਕੋਈ ਜਾਇ ॥੮॥

اِہُ موہُ مائِیا پسرِیا
انّتِ ساتھِ ن کوئی جاءِ --8--

ਮਨ ਕਰਹਲਾ ਮੇਰੇ ਸਾਜਨਾ
ਹਰਿ ਖਰਚੁ ਲੀਆ ਪਤਿ ਪਾਇ ॥

من کرہلا میرے ساجنا
ہرِ کھرچُ لِیا پتِ پاءِ --

ਹਰਿ ਦਰਗਹ ਪੈਨਾਇਆ
ਹਰਿ ਆਪਿ ਲਇਆ ਗਲਿ ਲਾਇ ॥੯॥

ہرِ درگہ پَینائِیا
ہرِ آپِ لئِیا گلِ لاءِ --9--

ਮਨ ਕਰਹਲਾ ਗੁਰਿ ਮੰਨਿਆ
ਗੁਰਮੁਖਿ ਕਾਰ ਕਮਾਇ ॥

من کرہلا گُرِ منّنِیا
گُرمُکھِ کار کماءِ --

ਗੁਰ ਆਗੈ ਕਰਿ ਜੋਦੜੀ
ਜਨ ਨਾਨਕ ਹਰਿ ਮੇਲਾਇ ॥੧੦॥੧॥

گُر آگےَ کرِ جوڈڑی
جن نانک ہرِ میلاءِ --10--1--

ਗਉੜੀ ਮਹਲਾ ੪ ॥

گئُڑی مہلا[1] 4 -- | محلا[1] -

من کرہلا وِیچارِییا وِیچارِ دیکھُ سمالِ --	----	ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥
بن پھِرِ تھکے بن واسِییا پِرُ گُرمتِ رِدے نِہالِ --1--	----	ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥
من کرہلا گُر گووِنّدُ سمالِ --1-- رہاءُ --	----	ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥
من کرہلا وِیچارِییا منمُکھ پھاتھِیا مہا جالِ --	----	ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥
گُرمُکھِ پ٘رانْی مُکتُ ہَے ہرِ ہرِ نامُ سمالِ --2--	----	ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥
من کرہلا میرے پِیارِیا ستسنّگتِ ستِگُرُ بھالِ --	----	ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥
ستسنّگتِ لگِ ہرِ دھِیائیِۓ ہرِ ہرِ چلے تیرے نالِ --3--	----	ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥
من کرہلا وڈبھاگِییا ہرِ ایک ندرِ نِہالِ --	----	ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥
آپِ چھڈاۓ چھُٹِیۓ ستِگُر چرنْ سمالِ --4--	Page# [235]	ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥
من کرہلا میرے پِیارِیا وِچِ دیہی جوتِ سمالِ --	----	ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥

گُرِ ن ءُ نِدھِ نامُ وِکھالیا ہرِ داتِ کری دئِیالِ --5--	----	ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥
من کرہلا توُنَ چنّچلا چتُرائی چھڈِ وِکرالِ --	----	ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥
ہرِ ہرِ نامُ سمالِ توُنَ ہرِ مُکتِ کرے انّت کالِ --6--	----	ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥
من کرہلا وڈبھا گیِیا توُنَ گیانُ رتنُ سمالِ --	----	ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥
گُرِ گیانُ کھڑگُ ہتھِ دھارِیا جمُ مارِئڑا جمکالِ --7--	----	ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥
انّترِ نِدھانُ من کرہلے بھّرمِ بھوہِ باہرِ بھالِ --	----	ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥
گُرُ پُرکھُ پوُرا بھیٹِیا ہرِ سجنُ لدھڑا نالِ --7--	----	ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੭॥
رنّگِ رتڑے من کرہلے ہرِ رنّگُ سدا سمالِ --	----	ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥
ہرِ رنّگُ کدے ن اُترےَ گُر سیوا سبدُ سمالِ --9--	----	ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥

ہم پنّکھی من کرہلے ہرِ تروَرُ پُرکھُ اکالِ ــ۔	----	ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥
وڈبھاگی گُرمُکھِ پائِیا جن نانک نامُ سمالِ ــ۔10ــ۔2ــ۔	----	ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥
راگُ گئُڑی گُیاریری مہلا[1] 5 اسٹپدِیا | [1]محلا۔	----	ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
ੴ سِتنامُ کرتا پُرکھُ گُرپ۪رسادِ ــ۔	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
جب اِہُ من مہِ کرت گُمانا ــ۔	----	ਜਬ ਇਹੁ ਮਨ ਮਹਿ ਕਰਤ ਗੁਮਾਨਾ ॥
تب اِہُ باورُ پھِرت بِگانا ــ۔	----	ਤਬ ਇਹੁ ਬਾਵਰੁ ਫਿਰਤ ਬਿਗਾਨਾ ॥
جب اِہُ ہُوٗیا سگل کی رِینا ــ۔	----	ਜਬ ਇਹੁ ਹੂਆ ਸਗਲ ਕੀ ਰੀਨਾ ॥
تا تے رمئِیا گھٹِ گھٹِ چِینا ــ۔1ــ۔	----	ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥
سہج سُہیلا پھلُ مسکِینی ــ۔	----	ਸਹਜ ਸੁਹੇਲਾ ਫਲੁ ਮਸਕੀਨੀ ॥
سِتگُر اپُنےَ موہِ دانُ دِینی ــ۔1ــ۔ رہاءُ ــ۔	----	ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥
جب کِس کءُ اِہُ جانسِ منّدا ــ۔	----	ਜਬ ਕਿਸ ਕਉ ਇਹੁ ਜਾਨਸਿ ਮੰਦਾ ॥
تب سگلے اِسُ میلہِ پھنّدا ــ۔	----	ਤਬ ਸਗਲੇ ਇਸੁ ਮੇਲਹਿ ਫੰਦਾ ॥
میر تیر جب اِنہِ چُکائی ــ۔	----	ਮੇਰ ਤੇਰ ਜਬ ਇਨਹਿ ਚੁਕਾਈ ॥
تا تے اِسُ سنّگِ نہی بیَرائی ــ۔2ــ۔	----	ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥
جب اِنِ اپُنی اپنی دھاری ــ۔	----	ਜਬ ਇਨਿ ਅਪੁਨੀ ਅਪਨੀ ਧਾਰੀ ॥

تب اِس کءُ ہےَ مُسکلُ[1] بھاری ـ۔ ‖	----	ਤਬ ਇਸ ਕਉ ਹੈ ਮੁਸਕਲੁ ਭਾਰੀ ॥
[1]مُشکلُ-		
جب اِنِ کرݨَیہارُ پچھاتا ـ۔	----	ਜਬ ਇਨਿ ਕਰਣੈਹਾਰੁ ਪਛਾਤਾ ॥
تب اِس نوٗ ناہی کِچھُ تاتا ـ۔3ـ۔	----	ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥
جب اِنِ اپُنو بادھِئو موہا ـ۔	----	ਜਬ ਇਨਿ ਅਪੁਨੋ ਬਾਧਿਓ ਮੋਹਾ ॥
آوےَ جاءِ سدا جمِ جوہا ـ۔	----	ਆਵੈ ਜਾਇ ਸਦਾ ਜਮਿ ਜੋਹਾ ॥
جب اِس تے سبھ بنسے بھرما ـ۔	----	ਜਬ ਇਸ ਤੇ ਸਭ ਬਿਨਸੇ ਭਰਮਾ ॥
بھیدُ ناہی ہےَ پاربّرہما ـ۔4ـ۔	----	ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥
جب اِنِ کِچھُ کرِ مانے بھیدا ـ۔	----	ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥
تب تے دوٗکھ ڈنّڈ ارُ کھیدا ـ۔	----	ਤਬ ਤੇ ਦੂਖ ਡੰਡ ਅਰੁ ਖੇਦਾ ॥
جب اِنِ ایکو ایکی بوٗجھِیا ـ۔	----	ਜਬ ਇਨਿ ਏਕੋ ਏਕੀ ਬੂਝਿਆ ॥
تب تے اِس نوٗ سبھُ کِچھُ سوٗجھِیا ـ۔5ـ۔	----	ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥
جب اِہُ دھاوےَ مائِیا ارتھی ـ۔	----	ਜਬ ਇਹੁ ਧਾਵੈ ਮਾਇਆ ਅਰਥੀ ॥
نہ ترِّپتاوےَ نہ تِس لاتھی ـ۔	----	ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥
جب اِس تے اِہُ ہوئِئو جئُلا ـ۔	----	ਜਬ ਇਸ ਤੇ ਇਹੁ ਹੋਇਓ ਜਉਲਾ ॥
پِچھےَ لاگِ چلی اُٹھِ کئُلا ـ۔6ـ۔	----	ਪੀਛੈ ਲਾਗਿ ਚਲੀ ਉਠਿ ਕਉਲਾ ॥੬॥
کرِ کِرپا جءُ ستِگُرُ مِلِئو ـ۔	----	ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥
من منّدر مہِ دِیپکُ جلِئو ـ۔	----	ਮਨ ਮੰਦਰ ਮਹਿ ਦੀਪਕੁ ਜਲਿਓ ॥
جِیت ہار کی سوٗجھی کری ـ۔	----	ਜੀਤ ਹਾਰ ਕੀ ਸੋਝੀ ਕਰੀ ॥

ت ءُ اِس گھر کی کِیمتِ[1] پری --7-- | [1]قیمت-	----	ਤਉ ਇਸੁ ਘਰ ਕੀ ਕੀਮਤਿ ਪਰੀ ॥੭॥
کرن کراون سبھُ کِچھُ ایکے --	Page# [236]	ਕਰਨ ਕਰਾਵਨ ਸਭੁ ਕਿਛੁ ਏਕੈ ॥
آپے بُدھِ بیچارِ بِبیکے --	----	ਆਪੇ ਬੁਧਿ ਬੀਚਾਰਿ ਬਿਬੇਕੈ ॥
دُورِ ن نیرے سبھ کے سنگا --	----	ਦੂਰਿ ਨ ਨੇਰੈ ਸਭ ਕੈ ਸੰਗਾ ॥
سچُ سالاہنُ[1] نانک ہرِ رنگا --8--1-- | [1]سالاحنُ-	----	ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
گُر سیوا تے نامے لاگا --	----	ਗੁਰ ਸੇਵਾ ਤੇ ਨਾਮੇ ਲਾਗਾ ॥
تِس کءُ مِلیا جِس مستکِ بھاگا --	----	ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
تِس کے ہِردے رِویا سوءِ --	----	ਤਿਸ ਕੈ ਹਿਰਦੈ ਰਵਿਆ ਸੋਇ ॥
مَنُ تَنُ سِیتلُ نِہچلُ ہوءِ --1--	----	ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥
اَیسا کِیرتنُ کرِ من میرے --	----	ਐਸਾ ਕੀਰਤਨੁ ਕਰਿ ਮਨ ਮੇਰੇ ॥
اِیہا اُوہا جو کامِ تیرے --1-- رہاءُ --	----	ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥
جاسُ جپت بھءُ اپدا جاءِ --	----	ਜਾਸੁ ਜਪਤ ਭਉ ਅਪਦਾ ਜਾਇ ॥
دھاوت منُویا آوے ٹھاءِ --	----	ਧਾਵਤ ਮਨੂਆ ਆਵੈ ਠਾਇ ॥
جاسُ جپت پھِرِ دُوکھُ ن لاگے --	----	ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥
جاسُ جپت اِہ ہئُمَے بھاگے --2--	----	ਜਾਸੁ ਜਪਤ ਇਹ ਹਉਮੈ ਭਾਗੈ ॥੨॥
جاسُ جپت وسِ آوہِ پنّچا --	----	ਜਾਸੁ ਜਪਤ ਵਸਿ ਆਵਹਿ ਪੰਚਾ ॥

جاسُ جپت رِدے انمّرِتُ سنّچا --	----	ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥
جاسُ جپت اِہ ترِسنا بُوجھے --	----	ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥
جاسُ جپت ہرِ درگہ سجھے --3--	----	ਜਾਸੁ ਜਪਤ ਹਰਿ ਦਰਗਹ ਸਿਝੈ ॥੩॥
جاسُ جپت کوٹِ مِٹہِ اپرادھ --	----	ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥
جاسُ جپت ہرِ ہووہِ سادھ --	----	ਜਾਸੁ ਜਪਤ ਹਰਿ ਹੋਵਹਿ ਸਾਧ ॥
جاسُ جپت منُ سِیتلُ ہووے --	----	ਜਾਸੁ ਜਪਤ ਮਨੁ ਸੀਤਲੁ ਹੋਵੈ ॥
جاسُ جپت ملُ سگلی کھووے --4--	----	ਜਾਸੁ ਜਪਤ ਮਲੁ ਸਗਲੀ ਖੋਵੈ ॥੪॥
جاسُ جپت رتنُ ہرِ ملے --	----	ਜਾਸੁ ਜਪਤ ਰਤਨੁ ਹਰਿ ਮਿਲੈ ॥
بہُرِ ن چھوڑے ہرِ سنّگِ ملے --	----	ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥
جاسُ جپت کئی بَیکُنّٹھ واسُ --	----	ਜਾਸੁ ਜਪਤ ਕਈ ਬੈਕੁੰਠ ਵਾਸੁ ॥
جاسُ جپت سُکھ سہجِ نِواسُ --5--	----	ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥
جاسُ جپت اِہ اگنِ ن پوہت --	----	ਜਾਸੁ ਜਪਤ ਇਹ ਅਗਨਿ ਨ ਪੋਹਤ ॥
جاسُ جپت اِہُ کالُ ن جوہت --	----	ਜਾਸੁ ਜਪਤ ਇਹੁ ਕਾਲੁ ਨ ਜੋਹਤ ॥
جاسُ جپت تیرا نِرمل ماتھا --	----	ਜਾਸੁ ਜਪਤ ਤੇਰਾ ਨਿਰਮਲ ਮਾਥਾ ॥
جاس جپت سگلا دُکھُ لاتھا --6--	----	ਜਾਸ ਜਪਤ ਸਗਲਾ ਦੁਖੁ ਲਾਥਾ ॥੬॥
جاسُ جپت مُسکلُ[1] کچھُو ن بنے -- |	----	ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥
[1]مُشکلُ-		
جاسُ جپت سُنڑِ انہت دھُنے --	----	ਜਾਸੁ ਜਪਤ ਸੁਣਿ ਅਨਹਤ ਧੁਨੈ ॥
جاسُ جپت اِہ نِرمل سوءِ --	----	ਜਾਸੁ ਜਪਤ ਇਹ ਨਿਰਮਲ ਸੋਇ ॥
جاسُ جپت کملُ سِیدھا ہوءِ --7--	----	ਜਾਸੁ ਜਪਤ ਕਮਲੁ ਸੀਧਾ ਹੋਇ ॥੭॥

گُرِ سُبھ دِرِسٹِ سبھ اُوپرِ کری --	----	ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥
جِس کے ہِردے مںّترُ دے ہری --	----	ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥
اکھنّڈ کِیرتنُ تِنِ بھوجنُ چُورا --	----	ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥
کہُ نانک جِسُ ستِگُرُ پُورا --8--2--	----	ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
گُر کا سبدُ رِد انّترِ دھارے --	----	ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥
پنّچ جنا سِءُ سنّگُ نِوارے --	----	ਪੰਚ ਜਨਾ ਸਿਉ ਸੰਗੁ ਨਿਵਾਰੈ ॥
دس اِنّدّری کرِ راکھے واسِ --	----	ਦਸ ਇੰਦ੍ਰੀ ਕਰਿ ਰਾਖੈ ਵਾਸਿ ॥
تا کے آتمے ہوءِ پرگاسُ --1--	----	ਤਾ ਕੈ ਆਤਮੈ ਹੋਇ ਪਰਗਾਸੁ ॥੧॥
اَیسی دِرڑتا تا کے ہوءِ --	----	ਐਸੀ ਦ੍ਰਿੜਤਾ ਤਾ ਕੈ ਹੋਇ ॥
جا کءُ دئِیا مئِیا پ٘ربھ سوءِ --1-- رہاءُ --	----	ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
ساجنُ دُسٹُ جا کے ایک سمانے --	----	ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥
جیتا بولݨُ تیتا گِیانے --	----	ਜੇਤਾ ਬੋਲਣੁ ਤੇਤਾ ਗਿਆਨੈ ॥
جیتا سُنݨا تیتا نامُ --	----	ਜੇਤਾ ਸੁਨਣਾ ਤੇਤਾ ਨਾਮੁ ॥
جیتا پیکھنُ تیتا دھِیانُ --2--	----	ਜੇਤਾ ਪੇਖਨੁ ਤੇਤਾ ਧਿਆਨੁ ॥੨॥
سہجے جاگݨُ سہجے سوءِ --	----	ਸਹਜੇ ਜਾਗਣੁ ਸਹਜੇ ਸੋਇ ॥
سہجے ہوتا جاءِ سُ ہوءِ --	----	ਸਹਜੇ ਹੋਤਾ ਜਾਇ ਸੁ ਹੋਇ ॥
سہجِ بیَراگُ سہجے ہی ہسنا --	----	ਸਹਜਿ ਬੈਰਾਗੁ ਸਹਜੇ ਹੀ ਹਸਨਾ ॥

سہجے چُوپ سہجے ہی جپنا --3--	----	ਸਹਜੇ ਚੁਪ ਸਹਜੇ ਹੀ ਜਪਨਾ ॥੩॥
سہجے بھوجنُ سہجے بھاءُ --	----	ਸਹਜੇ ਭੋਜਨੁ ਸਹਜੇ ਭਾਉ ॥
سہجے مِٹیو سگل دُراءُ --	----	ਸਹਜੇ ਮਿਟਿਓ ਸਗਲ ਦੁਰਾਉ ॥
سہجے ہویا سادھو سنگُ --	----	ਸਹਜੇ ਹੋਆ ਸਾਧੂ ਸੰਗੁ ॥
سہجِ مِلِیو پاربرّہمُ نِسنگُ --4--	----	ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
سہجے گرِہ مہِ سہجِ اُداسی --	----	ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥
سہجے دُبِدھا تن کی ناسی --	Page# [237]	ਸਹਜੇ ਦੁਬਿਧਾ ਤਨ ਕੀ ਨਾਸੀ ॥
جا کےَ سہجِ منِ بھِئیا اننّدُ --	----	ਜਾ ਕੈ ਸਹਜਿ ਮਨਿ ਭਇਆ ਅਨੰਦੁ ॥
تا کءُ بھیٹِیا پرمانندُ --5--	----	ਤਾ ਕਉ ਭੇਟਿਆ ਪਰਮਾਨੰਦੁ ॥੫॥
سہجے انمّرِتُ پیِئو نامُ --	----	ਸਹਜੇ ਅੰਮ੍ਰਿਤੁ ਪੀਓ ਨਾਮੁ ॥
سہجے کینو جیء کو دانُ --	----	ਸਹਜੇ ਕੀਨੋ ਜੀਅ ਕੋ ਦਾਨੁ ॥
سہج کتھا مہِ آتمُ رسِیا --	----	ਸਹਜ ਕਥਾ ਮਹਿ ਆਤਮੁ ਰਸਿਆ ॥
تا کےَ سنگِ ابناسی وسِیا --6--	----	ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥
سہجے آسنڑُ استھِرُ بھائیا --	----	ਸਹਜੇ ਆਸਣੁ ਅਸਥਿਰੁ ਭਾਇਆ ॥
سہجے انہت سبدُ وجائِیا --	----	ਸਹਜੇ ਅਨਹਤ ਸਬਦੁ ਵਜਾਇਆ ॥
سہجے رُنڑ جھُنڑکارُ سُہائِیا --	----	ਸਹਜੇ ਰੁਣ ਝੁਣਕਾਰੁ ਸੁਹਾਇਆ ॥
تا کےَ گھرِ پاربرّہمُ سمائِیا --6--	----	ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੬॥
سہجے جا کءُ پرِئو کرما --	----	ਸਹਜੇ ਜਾ ਕਉ ਪਰਿਓ ਕਰਮਾ ॥
سہجے گُرُ بھیٹِئو سچُ دھرما --	----	ਸਹਜੇ ਗੁਰੁ ਭੇਟਿਓ ਸਚੁ ਧਰਮਾ ॥

جا کےَ سہجُ بھئِیا سو جانڑےَ --	----	ਜਾ ਕੈ ਸਹਜੁ ਭਇਆ ਸੋ ਜਾਣੈ ॥
نانک داس تا کےَ کُربانڑےَ[1] --8--3-- | قُربانڑے[1]-	----	ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥
پرتھمے گربھ واس تے ٹرِیا --	----	ਪ੍ਰਥਮੇ ਗਰਭ ਵਾਸ ਤੇ ਟਰਿਆ ॥
پتّر کلتّر کُٹنّب سنگِ جُرِیا --	----	ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥
بھوجن انِک پرکار بہُ کپرے --	----	ਭੋਜਨ ਅਨਿਕ ਪ੍ਰਕਾਰ ਬਹੁ ਕਪਰੇ ॥
سرپر گونُ کرہِگے بپُرے --1--	----	ਸਰਪਰ ਗਵਨੁ ਕਰਹਿਗੇ ਬਪੁਰੇ ॥੧॥
کونُ استھانُ جو کبہُ ن ٹرےَ --	----	ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥
کونُ سبدُ جِتُ دُرمتِ ہرےَ --1-- رہاءُ --	----	ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥
اِندّر پُری مہِ سرپر مرنڑا --	----	ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥
برہم پُری نِہچلُ نہی رہنڑا --	----	ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥
سِو پُری کا ہوئِگا کالا --	----	ਸਿਵ ਪੁਰੀ ਕਾ ਹੋਇਗਾ ਕਾਲਾ ॥
ترےَ گُنڑ مائِیا بِنسِ بِتالا --2--	----	ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥
گِرِ تر دھرنڑِ گگن ارُ تارے --	----	ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥
روِ سسِ پونڑُ پاوکُ نیرارے --	----	ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥
دِنسُ رَینڑِ برت ارُ بھیدا --	----	ਦਿਨਸੁ ਰੈਣਿ ਬਰਤ ਅਰੁ ਭੇਦਾ ॥
ساست سِمرِتِ بِنسہِگے بیدا --3--	----	ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥
تیرتھ دیو دیہُرا پوتھی --	----	ਤੀਰਥ ਦੇਵ ਦੇਹੁਰਾ ਪੋਥੀ ॥

مالا تِلکُ سوچ پاک ہوتی --	----	ਮਾਲਾ ਤਿਲਕੁ ਸੋਚ ਪਾਕ ਹੋਤੀ ॥
دھوتی ڈنّڈُئتِ پرسادن بھوگا --	----	ਧੋਤੀ ਡੰਡਉਤਿ ਪਰਸਾਦਨ ਭੋਗਾ ॥
گونُ کرَیگو سگلو لوگا --4--	----	ਗਵਨੁ ਕਰੈਗੋ ਸਗਲੋ ਲੋਗਾ ॥੪॥
جاتِ[1] ورن تُرک ارُ ہِنّدُو -- | [1]ازاتِ-	----	ਜਾਤਿ ਵਰਨ ਤੁਰਕ ਅਰੁ ਹਿੰਦੂ ॥
پسُ پنّکھی انِک جونِ جِنّدُو --	----	ਪਸੁ ਪੰਖੀ ਅਨਿਕ ਜੋਨਿ ਜਿੰਦੂ ॥
سگل پاسارُ دِسےَ پاسارا --	----	ਸਗਲ ਪਾਸਾਰੁ ਦੀਸੈ ਪਾਸਾਰਾ ॥
بِنسِ جائِگو سگل آکارا --5--	----	ਬਿਨਸਿ ਜਾਇਗੋ ਸਗਲ ਆਕਾਰਾ ॥੫॥
سہج سِپھتِ[1] بھگتِ تتُ گِیانا -- | [1]اصِفتِ-	----	ਸਹਜ ਸਿਫਤਿ ਭਗਤਿ ਤਤੁ ਗਿਆਨਾ ॥
سدا انّندُ نہچلُ سچُ تھانا --	----	ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
تہا سنّگتِ سادھ گُݨ رسےَ --	----	ਤਹਾ ਸੰਗਤਿ ਸਾਧ ਗੁਣ ਰਸੈ ॥
انبھءُ نگرُ تہا سد وسےَ --6--	----	ਅਨਭਉ ਨਗਰੁ ਤਹਾ ਸਦ ਵਸੈ ॥੬॥
تہ بھءُ بھرما سوگُ ن چِنّتا --	----	ਤਹ ਭਉ ਭਰਮਾ ਸੋਗੁ ਨ ਚਿੰਤਾ ॥
آوݨُ جاوݨُ مِرتُ ن ہوتا --	----	ਆਵਣੁ ਜਾਵਣੁ ਮਿਰਤੁ ਨ ਹੋਤਾ ॥
تہ سدا انّند انہت آکھارے --	----	ਤਹ ਸਦਾ ਅਨੰਦ ਅਨਹਤ ਆਖਾਰੇ ॥
بھگت وسہِ کِیرتن آدھارے --7--	----	ਭਗਤ ਵਸਹਿ ਕੀਰਤਨ ਆਧਾਰੇ ॥੭॥
پاربرّہم کا انّتُ ن پارُ --	----	ਪਾਰਬ੍ਰਹਮ ਕਾ ਅੰਤੁ ਨ ਪਾਰੁ ॥
کئُݨُ کرےَ تا کا بیچارُ --	----	ਕਉਣੁ ਕਰੈ ਤਾ ਕਾ ਬੀਚਾਰੁ ॥
کہُ نانک جِسُ کِرپا کرےَ --	----	ਕਹੁ ਨਾਨਕ ਜਿਸੁ ਕਿਰਪਾ ਕਰੈ ॥
نہچل تھانُ سادھسنّگِ ترےَ --8--4--	----	ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥

گئُڑی مہلا[1] 5 ۔۔ | [1]محلا۔	----	ਗਉੜੀ ਮਹਲਾ ੫ ॥
جو اِسُ مارے سوئی سُورا ۔۔	----	ਜੋ ਇਸੁ ਮਾਰੇ ਸੋਈ ਸੂਰਾ ॥
جو اِسُ مارے سوئی پُورا ۔۔	----	ਜੋ ਇਸੁ ਮਾਰੇ ਸੋਈ ਪੂਰਾ ॥
جو اِسُ مارے تِسہِ وڈِیائی ۔۔	----	ਜੋ ਇਸੁ ਮਾਰੇ ਤਿਸਹਿ ਵਡਿਆਈ ॥
جو اِسُ مارے تِس کا دُکھُ جائی ۔۔1۔۔	----	ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥
اَیسا کوءِ جِ دُبِدھا مارِ گواوےَ ۔۔	----	ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥
اِسہِ مارِ راج جوگُ کماوےَ ۔۔1۔۔ رہاءُ ۔۔	----	ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
جو اِسُ مارے تِس کءُ بھءُ ناہِ ۔۔	Page# [238]	ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥
جو اِسُ مارے سُ نامِ سماہِ ۔۔	----	ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥
جو اِسُ مارے تِس کی ترِسنا بُجھےَ ۔۔	----	ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥
جو اِسُ مارے سُ درگہ سجھےَ ۔۔2۔۔	----	ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥
جو اِسُ مارے سو دھنونّتا ۔۔	----	ਜੋ ਇਸੁ ਮਾਰੇ ਸੋ ਧਨਵੰਤਾ ॥
جو اِسُ مارے سوپتِونّتا ۔۔	----	ਜੋ ਇਸੁ ਮਾਰੇ ਸੋ ਪਤਿਵੰਤਾ ॥
جو اِسُ مارے سوئی جتی ۔۔	----	ਜੋ ਇਸੁ ਮਾਰੇ ਸੋਈ ਜਤੀ ॥
جو اِسُ مارے تِسُ ہووےَ گتی ۔۔3۔۔	----	ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥
جو اِسُ مارے تِس کا آئِیا گنی ۔۔	----	ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥
جو اِسُ مارے سُ نِہچلُ دھنی ۔۔	----	ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥
جو اِسُ مارے سو وڈبھاگا ۔۔	----	ਜੋ ਇਸੁ ਮਾਰੇ ਸੋ ਵਡਭਾਗਾ ॥

جو اِسُ مارے سُ اندِنُ جاگا --4--	----	ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥
جو اِسُ مارے سُ جِیون مُکتا --	----	ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥
جو اِسُ مارے تِس کی نِرمل جُگتا --	----	ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥
جو اِسُ مارے سوئی سُگِیانی --	----	ਜੋ ਇਸੁ ਮਾਰੇ ਸੋਈ ਸੁਗਿਆਨੀ ॥
جو اِسُ مارے سُ سہج دھِیانی --5--	----	ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥
اِسُ ماری بِنُ تھاءِ ن پرےَ --	----	ਇਸੁ ਮਾਰੀ ਬਿਨੁ ਥਾਇ ਨ ਪਰੈ ॥
کوٹِ کرم جاپ تپ کرےَ --	----	ਕੋਟਿ ਕਰਮ ਜਾਪ ਤਪ ਕਰੈ ॥
اِسُ ماری بِنُ جنم ن مٹےَ --	----	ਇਸੁ ਮਾਰੀ ਬਿਨੁ ਜਨਮ ਨ ਮਿਟੈ ॥
اِسُ ماری بِنُ جم تے نہی چھُٹےَ --6--	----	ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥
اِسُ ماری بِنُ گِیانُ ن ہوئی --	----	ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥
اِسُ ماری بِنُ جُوٹھِ ن دھوئی --	----	ਇਸੁ ਮਾਰੀ ਬਿਨੁ ਜੂਠਿ ਨ ਧੋਈ ॥
اِسُ ماری بِنُ سبھُ کِچھُ مَیلا --	----	ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥
اِس ماری بِنُ سبھُ کِچھُ جئُلا --7--	----	ਇਸ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
جا کءُ بھئے کرِپال کرِپا نِدھِ --	----	ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥
تِسُ بھئی کھلاسی[1] ہوئی سگل سِدھِ -- |	----	ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥
[1]خلاسی-		
گُرِ دُبِدھا جا کی ہےَ ماری --	----	ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥
کہُ نانک سو برہم بِیچاری --8--5--	----	ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
ہرِ سِءُ جُرےَ تا سبھُ کو مِیتُ --	----	ਹਰਿ ਸਿਉ ਜੁਰੈ ਤਾ ਸਭੁ ਕੋ ਮੀਤੁ ॥

ہرِ سِءُ جُرے ت نِہچلُ چیتُ -- ---- ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥

ہرِ سِءُ جُرے ن وِیاپے کاڑّہا -- ---- ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ ॥

ہرِ سِءُ جُرے ت ہوءِ نِستارا --1-- ---- ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥

رے من میرے توُنّ ہرِ سِءُ جورُ -- ---- ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥

کاجِ تُہارے ناہی ہورُ --1-- رہاءُ -- ---- ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥

وڈے وڈے جو دُنیادار -- ---- ਵਡੇ ਵਡੇ ਜੋ ਦੁਨੀਆਦਾਰ ॥

کاہُو کاجِ ناہی گاوار -- ---- ਕਾਹੂ ਕਾਜਿ ਨਾਹੀ ਗਾਵਾਰ ॥

ہرِ کا داسُ نیِچ کُلُ سُنٹہِ -- ---- ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥

تِس کے سنّگِ کھِن مہِ اُدھرہِ --2-- ---- ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥

کوٹِ مجن جا کے سُنڑِ نام -- ---- ਕੋਟਿ ਮਜਨ ਜਾ ਕੈ ਸੁਣਿ ਨਾਮ ॥

کوٹِ پوُجا جا کے ہے دھِیان -- ---- ਕੋਟਿ ਪੂਜਾ ਜਾ ਕੈ ਹੈ ਧਿਆਨ ॥

کوٹِ پُنّن سُنڑِ ہرِ کی بانڑی -- ---- ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥

کوٹِ پھلا گُر تے بِدھِ جانڑی --3-- ---- ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥

من اپُنے مہِ پھِرِ پھِرِ چیت -- ---- ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥

بِنسِ جاہِ مائِیا کے ہیت -- ---- ਬਿਨਸਿ ਜਾਹਿ ਮਾਇਆ ਕੇ ਹੇਤ ॥

ہرِ اَبِناسی تُمرے سنّگِ -- ---- ਹਰਿ ਅਬਿਨਾਸੀ ਤੁਮਰੈ ਸੰਗਿ ॥

من میرے رچُ رام کے رنّگِ --4-- ---- ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥

جا کے کامِ اُترے سبھ بھُوکھ -- ---- ਜਾ ਕੈ ਕਾਮਿ ਉਤਰੈ ਸਭ ਭੂਖ ॥

جا کے کامِ ن جوہہِ دُوت -- ---- ਜਾ ਕੈ ਕਾਮਿ ਨ ਜੋਹਹਿ ਦੂਤ ॥

[1]غمرُ-	جا کےَ کامِ تیرا وڈّ گمرُ[1] --	----	ਜਾ ਕੈ ਕਾਮਿ ਤੇਰਾ ਵਡ ਗਮਰੁ ॥
	جا کےَ کامِ ہووِہِ تُوںّ امرُ --5--	----	ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
	جا کے چاکر کءُ نہی ڈان --	----	ਜਾ ਕੇ ਚਾਕਰ ਕਉ ਨਹੀ ਡਾਨ ॥
	جا کے چاکر کءُ نہی بان --	----	ਜਾ ਕੇ ਚਾਕਰ ਕਉ ਨਹੀ ਬਾਨ ॥
[1]دفترِ-	جا کےَ دپھترِ[1] پُچھےَ ن لیکھا --	----	ਜਾ ਕੈ ਦਫਤਰਿ ਪੁਛੈ ਨ ਲੇਖਾ ॥
	تا کی چاکری کرہُ بِسیکھا --6--	----	ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
	جا کےَ اُون ناہی کاہُو بات --	----	ਜਾ ਕੈ ਊਨ ਨਾਹੀ ਕਾਹੂ ਬਾਤ ॥
	ایکہِ آپِ انیکہِ بھاتِ --	----	ਏਕਹਿ ਆਪਿ ਅਨੇਕਹਿ ਭਾਤਿ ॥
	جا کی دِرسٹِ ہوءِ سدا نِہال --	----	ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
	من میرے کرِ تا کی گھال --7--	----	ਮਨ ਮੇਰੇ ਕਰਿ ਤਾ ਕੀ ਘਾਲ ॥੭॥
	نا کو چترُ ناہی کو مُوڑا --	----	ਨਾ ਕੋ ਚਤੁਰੁ ਨਾਹੀ ਕੋ ਮੂੜਾ ॥
	نا کو ہِینڑُ ناہی کو سُورا --	----	ਨਾ ਕੋ ਹੀਣੁ ਨਾਹੀ ਕੋ ਸੂਰਾ ॥
	جِتُ کو لائِیا تِت ہی لاگا --	Page# [239]	ਜਿਤੁ ਕੋ ਲਾਇਆ ਤਿਤ ਹੀ ਲਾਗਾ ॥
	سو سیوکُ نانکُ جِسُ بھاگا --8--6--	----	ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥
[1]محلا-	گئُڑی مہلا[1] 5 --	----	ਗਉੜੀ ਮਹਲਾ ੫ ॥
	بِنُ سِمرن جَیسے سرپ آرجاری --	----	ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥
	تِءُ جِیوِہِ ساکت نامُ بِساری --1--	----	ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥
	ایکُ نِمکھ جو سِمرن مہِ جِیا --	----	ਏਕ ਨਿਮਖ ਜੋ ਸਿਮਰਨ ਮਹਿ ਜੀਆ ॥

کوٹِ دِنس لاکھ سدا تھِرُ تھِیا --1-- رہاءُ --	----	ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥
بِنُ سِمرن دھرِگُ کرم کراس --	----	ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥
کاگ بتن بِسٹا مہِ واس --2--	----	ਕਾਗ ਬਤਨ ਬਿਸਟਾ ਮਹਿ ਵਾਸ ॥੨॥
بِنُ سِمرن بھئے کُوکر کام --	----	ਬਿਨੁ ਸਿਮਰਨ ਭਏ ਕੂਕਰ ਕਾਮ ॥
ساکت بیسُیا پُوت نِنام --3--	----	ਸਾਕਤ ਬੇਸੁਆ ਪੂਤ ਨਿਨਾਮ ॥੩॥
بِنُ سِمرن جَیسے سِینگ چھتارا --	----	ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥
بولہِ کُوڑُ ساکت مُکھُ کارا --4--	----	ਬੋਲਹਿ ਕੂੜੁ ਸਾਕਤ ਮੁਖੁ ਕਾਰਾ ॥੪॥
بِنُ سِمرن گردھبھ کی نِیائی --	----	ਬਿਨੁ ਸਿਮਰਨ ਗਰਧਭ ਕੀ ਨਿਆਈ ॥
ساکت تھان بھرِسٹ پھِراہی --5--	----	ਸਾਕਤ ਥਾਨ ਭਰਿਸਟ ਫਿਰਾਹੀ ॥੫॥
بِنُ سِمرن کُوکر ہرکائِیا --	----	ਬਿਨੁ ਸਿਮਰਨ ਕੂਕਰ ਹਰਕਾਇਆ ॥
ساکت لوبھی بنّدھُ ن پائِیا --6--	----	ਸਾਕਤ ਲੋਭੀ ਬੰਧੁ ਨ ਪਾਇਆ ॥੬॥
بِنُ سِمرن ہے آتم گھاتی --	----	ਬਿਨੁ ਸਿਮਰਨ ਹੈ ਆਤਮ ਘਾਤੀ ॥
ساکت نِیچ تِسُ کُلُ نہی جاتی[1] --7-- | [1] زاتی-	----	ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥
جِسُ بھئِیا کرِپالُ تِسُ ستسنّگِ مِلائِیا --	----	ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥
کہُ نانک گُرِ جگتُ ترائِیا --8--7--	----	ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥
گئُڑی مہلا[1] 5 -- | [1] محلا-	----	ਗਉੜੀ ਮਹਲਾ ੫ ॥

گُر کےَ بچنِ موہِ پرم گتِ پائی --	----	ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥
گُرِ پُورے میری پَیج رکھائی --1--	----	ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥
گُر کےَ بچنِ دھِیائِئو موہِ ناءُ --	----	ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥
گُر پرسادِ موہِ مِلیا تھاءُ --1-- رہاءُ --	----	ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥
گُر کےَ بچنِ سُنڑِ رسن وکھانڑی --	----	ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥
گُر کِرپا تے انمّرِت میری بانڑی --2--	----	ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥
گُر کےَ بچنِ مِٹیا میرا آپُ --	----	ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥
گُر کی دئیا تے میرا وڈ پرتاپُ --3--	----	ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥
گُر کےَ بچنِ مِٹیا میرا بھرمُ --	----	ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥
گُر کےَ بچنِ پیکھِئو سبھ برّہمُ --4--	----	ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥
گُر کےَ بچنِ کینو راجُ جوگُ --	----	ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥
گُر کےَ سنّگِ تریا سبھُ لوگُ --5--	----	ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥
گُر کےَ بچنِ میرے کارج سِدھِ --	----	ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥
گُر کےَ بچنِ پائیا ناءُ نِدھِ --6--	----	ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥
جِنِ جِنِ کینی میرے گُر کی آسا --	----	ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥
تِس کی کٹیئےَ جم کی پھاسا --7--	----	ਤਿਸ ਕੀ ਕਟੀਐ ਜਮ ਕੀ ਫਾਸਾ ॥੭॥
گُر کےَ بچنِ جاگیا میرا کرمُ --	----	ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥
نانک گُرُ بھیٹیا پاربرّہمُ --8--8--	----	ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥
گئُڑی مہلا[1] 5 -- | محلا[1]-	----	ਗਉੜੀ ਮਹਲਾ ੫ ॥

تِسُ گُر کءُ سِمرءُ ساسِ ساسِ --	----	ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
گُرُ میرے پّرانْ سِتگُرُ میری راسِ --1-- رہاءُ --	----	ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥
گُر کا درسنُ دیکھِ دیکھِ جیوا --	----	ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
گُر کے چرنْ دھوءِ دھوءِ پیِوا --1--	----	ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥
گُر کی رینُ نِت مجنُ کرءُ --	----	ਗੁਰ ਕੀ ਰੇਣੁ ਨਿਤ ਮਜਨੁ ਕਰਉ ॥
جنم جنم کی ہئُمےَ مَلُ ہرءُ --2--	----	ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥
تِسُ گُر کءُ جھُولاوءُ پاکھا --	----	ਤਿਸੁ ਗੁਰ ਕਉ ਝੂਲਾਵਉ ਪਾਖਾ ॥
مہا اگنِ تے ہاتھُ دے راکھا --3--	----	ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥
تِسُ گُر کےَ گّرِہِ ڈھووءُ پانْی --	----	ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥
جِسُ گُر تے اکل گتِ جانْی --4--	----	ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥
تِسُ گُر کےَ گّرِہِ پیِسءُ نیِت --	----	ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥
جِسُ پرسادِ ویَری سبھ میِت --5--	----	ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥
جِنِ گُرِ موکءُ دِینا جیءُ --	Page# [240]	ਜਿਨਿ ਗੁਰਿ ਮੋ ਕਉ ਦੀਨਾ ਜੀਉ ॥
آپُنا داسرا آپے مُلِ لیءُ --6--	----	ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥
آپے لائِئو اپنا پیارُ --	----	ਆਪੇ ਲਾਇਓ ਅਪਨਾ ਪਿਆਰੁ ॥
سدا سدا تِسُ گُر کءُ کری نمسکارُ --7--	----	ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥
کلِ کلیس بھےَ بھّرم دُکھ لاتھا --	----	ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥
کہُ نانک میرا گُرُ سمراتھا --8--9--	----	ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥

گئُڑی مہلا[1] 5 ــ ــ | [1]محلا۔	----	ਗਉੜੀ ਮਹਲਾ ੫ ॥
مِلُ میرے گوبِنّد اپنا نامُ دیہُ ــ ــ	----	ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥
نام بِنا دھ٘رِگُ دھ٘رِگُ اسنیہُ ــ ــ 1 ــ ــ رہاءُ ــ ــ	----	ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥
نام بِنا جو پہِرےَ کھاءِ ــ ــ	----	ਨਾਮ ਬਿਨਾ ਜੋ ਪਹਿਰੈ ਖਾਇ ॥
جِءُ کُوکر جُوٹھن مہِ پاءِ ــ ــ 1 ــ ــ	----	ਜਿਉ ਕੂਕਰ ਜੂਠਨ ਮਹਿ ਪਾਇ ॥੧॥
نام بِنا جیتا بِئُہارُ ــ ــ	----	ਨਾਮ ਬਿਨਾ ਜੇਤਾ ਬਿਉਹਾਰੁ ॥
جِءُ مِرتک مِتھِیا سِیگارُ ــ ــ 2 ــ ــ	----	ਜਿਉ ਮਿਰਤਕ ਮਿਥਿਆ ਸੀਗਾਰੁ ॥੨॥
نامُ بِسارِ کرے رس بھوگ ــ ــ	----	ਨਾਮੁ ਬਿਸਾਰਿ ਕਰੇ ਰਸ ਭੋਗ ॥
سُکھُ سُپنےَ نہی تن مہِ روگ ــ ــ 3 ــ ــ	----	ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥
نامُ تِیاگِ کرے ان کاج ــ ــ	----	ਨਾਮੁ ਤਿਆਗਿ ਕਰੇ ਅਨ ਕਾਜ ॥
بِنسِ جاءِ جھُوٹھے سبھِ پاج ــ ــ 4 ــ ــ	----	ਬਿਨਸਿ ਜਾਇ ਝੂਠੇ ਸਭਿ ਪਾਜ ॥੪॥
نام سنّگِ منِ پ٘رِیتِ ن لاوےَ ــ ــ	----	ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥
کوٹِ کرم کرتو نرکِ جاوےَ ــ ــ 5 ــ ــ	----	ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥
ہرِ کا نامُ جِنِ منِ ن آرادھا ــ ــ	----	ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥
چور کی نِیائی جم پُرِ بادھا ــ ــ 6 ــ ــ	----	ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥
لاکھ اڈنّبر بہُتُ بِستھارا ــ ــ	----	ਲਾਖ ਅਡੰਬਰ ਬਹੁਤੁ ਬਿਸਥਾਰਾ ॥
نام بِنا جھُوٹھے پاسارا ــ ــ 7 ــ ــ	----	ਨਾਮ ਬਿਨਾ ਝੂਠੇ ਪਾਸਾਰਾ ॥੭॥
ہرِ کا نامُ سوئی جنُ لےءِ ــ ــ	----	ਹਰਿ ਕਾ ਨਾਮੁ ਸੋਈ ਜਨੁ ਲੇਇ ॥

کرِ کرِپا نانک جِسُ دےءِ --8--10--	----	ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥
گئُڑی مہلا[1] 5 -- | [1]محلا-	----	ਗਉੜੀ ਮਹਲਾ ੫ ॥
آدِ مدھِ جو انّتِ نِباہے --	----	ਆਦਿ ਮਧਿ ਜੋ ਅੰਤਿ ਨਿਬਾਹੈ ॥
سو ساجنُ میرا منُ چاہے --1--	----	ਸੋ ਸਾਜਨੁ ਮੇਰਾ ਮਨੁ ਚਾਹੈ ॥੧॥
ہرِ کی پّرِیتِ سدا سنّگِ چالے --	----	ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥
دئِیال پُرکھ پُورن پّرتِپالے --1-- رہاءُ --	----	ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥
بِنست ناہی چھوڈِ ن جاءِ --	----	ਬਿਨਸਤ ਨਾਹੀ ਛੋਡਿ ਨ ਜਾਇ ॥
جہ پیکھا تہ رہِیا سماءِ --2--	----	ਜਹ ਪੇਖਾ ਤਹ ਰਹਿਆ ਸਮਾਇ ॥੨॥
سُنّدرُ سُگھڑُ چترُ جیء داتا --	----	ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥
بھائی پُوتُ پِتا پّربھُ ماتا --3--	----	ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥
جِیون پّران ادھار میری راسِ --	----	ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥
پّرِیتِ لائی کرِ رِدے نِواسِ --4--	----	ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥
مائِیا سِلک کاٹی گوپالِ --	----	ਮਾਇਆ ਸਿਲਕ ਕਾਟੀ ਗੋਪਾਲਿ ॥
کرِ اپُنا لینو ندرِ نِہالِ --5--	----	ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥
سِمرِ سِمرِ کاٹے سبھِ روگ --	----	ਸਿਮਰਿ ਸਿਮਰਿ ਕਾਟੇ ਸਭਿ ਰੋਗ ॥
چرنْ دھِیان سرب سُکھ بھوگ --6--	----	ਚਰਣ ਧਿਆਨ ਸਰਬ ਸੁਖ ਭੋਗ ॥੬॥
پُورن پُرکھُ نوتنُ نِت بالا --	----	ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥
ہرِ انّترِ باہرِ سنّگِ رکھوالا --7--	----	ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥

کہُ نانکَ ہرِ ہرِ پدُ چِین --	----	ਕਹੁ ਨਾਨਕ ਹਰਿ ਹਰਿ ਪਦੁ ਚੀਨ ॥
سربسُ نامُ بھگت کءُ دِین --8--11--	----	ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥
راگُ گئُڑی ماجھ مہلا 5 | محلا۔	----	ਰਾਗੁ ਗਉੜੀ ਮਾਝ ਮਹਲਾ ੫
ੴ ستِگر پ٘رسادِ --	----	ੴ ਸਤਿਗੁਰ ਪ੍ਰਸਾਦਿ ॥
کھوجت پھِرے اسنّکھ انّتُ ن پارِییا --	----	ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥
سیئی ہوۓ بھگت جِنا کِرپارِییا --1--	----	ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥
ہءُ وارِییا ہرِ وارِییا --1-- رہاءُ --	----	ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥
سُنھِ سُنھِ پنّتھُ ڈراءُ بہُتُ بھَیہارِییا --	----	ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥
مےَ تکی اوٹ سنّتاہ لیہُ اُبارِییا --2--	----	ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥
موہن لال انُوپ سرب سادھارِییا --	Page# [241]	ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
گُر نِوِ نِوِ لاگءُ پاءِ دیہُ دِکھارِییا --3--	----	ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥
مےَ کیئے مِتّر انیک اِکسُ بلِہارِییا --	----	ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥
سبھ گُنھ کِس ہی ناہِ ہرِ پُور بھنّڈارِییا --4--	----	ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥
چہُ دِس جپیِۓَ ناءُ سُوکھِ سوارِییا --	----	ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥
مےَ آہی اوڑِ تُہارِ نانک بلِہارِییا --5--	----	ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥
گُرِ کاڈھِئو بھُجا پسارِ موہ کُوپارِییا --	----	ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥

مےَ جِیتِئو جنمُ اپارُ بہُرِ ن ہارِییا --6--	ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥
مےَ پائِئو سرب نِدھانُ اکتھُ کتھارِییا --	ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥
ہرِ درگہ سوبھاونّت باہ لُڈارِییا --7--	ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥
جن نانک لدھا رتنُ امولُ اپارِییا --	ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥
گُر سیوا بھئُجلُ ترِیۓ کہءُ پُکارِییا --12--8--	ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥
گئُڑی مہلا[1] 5 | محلا[1]	ਗਉੜੀ ਮਹਲਾ ੫
ੴ ستِگُر پ٘رسادِ --	ੴ ਸਤਿਗੁਰ ਪ੍ਰਸਾਦਿ ॥
نارائِݨ ہرِ رنّگ رنّگو --	ਨਾਰਾਇਣ ਹਰਿ ਰੰਗ ਰੰਗੋ ॥
جپِ جِہوا ہرِ ایک منّگو --1-- رہاءُ --	ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥
تجِ ہئُمےَ گُر گِیان بھجو --	ਤਜਿ ਹਉਮੈ ਗੁਰ ਗਿਆਨ ਭਜੋ ॥
مِلِ سنّگتِ دھُرِ کرم لِکھِئو --1--	ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥
جو دِسےَ سو سنّگِ ن گِئِئو --	ਜੋ ਦੀਸੈ ਸੋ ਸੰਗਿ ਨ ਗਇਓ ॥
ساکتُ مُوڑُ لگے پچِ مُئِئو --2--	ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥
موہن نامُ سدا روِ رہِئو --	ਮੋਹਨ ਨਾਮੁ ਸਦਾ ਰਵਿ ਰਹਿਓ ॥
کوٹِ مدھے کِنےَ گُرمُکھِ لہِئو --3--	ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥
ہرِ سنّتن کرِ نمو نمو --	ਹਰਿ ਸੰਤਨ ਕਰਿ ਨਮੋ ਨਮੋ ॥

ن ءُ نِدھِ پاوہِ اتُلُ سُکھو ـ ـ4ـ ـ ---- ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥

نَین الووءُ سادھ جنو ـ ـ ---- ਨੈਨ ਅਲੋਵਉ ਸਾਧ ਜਨੋ ॥

ہِردےَ گاوہُ نام نِدھو ـ ـ5ـ ـ ---- ਹਿਰਦੈ ਗਾਵਹੁ ਨਾਮ ਨਿਧੋ ॥੫॥

کام کّرودھ لوبھُ موہُ تجو ـ ـ ---- ਕਾਮ ਕ੍ਰੋਧ ਲੋਭੁ ਮੋਹੁ ਤਜੋ ॥

جنم مرن دُہُ تے رہِئو ـ ـ6ـ ـ ---- ਜਨਮ ਮਰਨ ਦੁਹੁ ਤੇ ਰਹਿਓ ॥੬॥

دُوکھُ انّدھیرا گھر تے مِٹّئو ـ ـ ---- ਦੂਖੁ ਅੰਧੇਰਾ ਘਰ ਤੇ ਮਿਟਿਓ ॥

گُرِ گیانُ دّرِڑائِئو دِیپ بلِئو ـ ـ7ـ ـ ---- ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥

جِنِ سیوِیا سو پارِ پرِئو ـ ـ ---- ਜਿਨਿ ਸੇਵਿਆ ਸੋ ਪਾਰਿ ਪਰਿਓ ॥

جن نانک گُرمُکھِ جگتُ ترِئو
ـ ـ8ـ ـ1ـ ـ13ـ ـ ---- ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥

مہلا[1] 5 گئُڑی ـ ـ | محلا[1]ـ ---- ਮਹਲਾ ੫ ਗਉੜੀ ॥

ہرِ ہرِ گُر گُر کرت بھرم گئے ـ ـ ---- ਹਰਿ ਹਰਿ ਗੁਰ ਗੁਰ ਕਰਤ ਭਰਮ ਗਏ ॥

میرےَ منِ سبھِ سُکھ پائِئو ـ ـ1ـ ـ رہاءُ ـ ـ ---- ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥

بلتو جلتو تئُکِیا
گُر چنّدنُ سِیتلائِئو ـ ـ1ـ ـ ---- ਬਲਤੋ ਜਲਤੋ ਤਉਕਿਆ
ਗੁਰ ਚੰਦਨੁ ਸੀਤਲਾਇਓ ॥੧॥

اگِیان انّدھیرا مِٹ گِئیا
گُر گِیانُ دِیپائِئو ـ ـ2ـ ـ ---- ਅਗਿਆਨ ਅੰਧੇਰਾ ਮਿਟਿ ਗਇਆ
ਗੁਰ ਗਿਆਨੁ ਦੀਪਾਇਓ ॥੨॥

پاوکُ ساگرُ گہرو
چرِ سنّتن ناو ترائیئو ــ3ــ

ਪਾਵਕੁ ਸਾਗਰੁ ਗਹਰੋ
ਚਰਿ ਸੰਤਨ ਨਾਵ ਤਰਾਇਓ ॥੩॥

نا ہم کرم ن دھرم سُچ
پّربھ گہِ بھُجا آپائیئو ــ4ــ

ਨਾ ਹਮ ਕਰਮ ਨ ਧਰਮ ਸੁਚ
ਪ੍ਰਭ ਗਹਿ ਭੁਜਾ ਆਪਾਇਓ ॥੪॥

بھءُ کھنّڈنُ دُکھ بھنّجنو
بھگتِ وچھل ہرِ نائیئو ــ5ــ

ਭਉ ਖੰਡਨੁ ਦੁਖ ਭੰਜਨੋ
ਭਗਤਿ ਵਛਲ ਹਰਿ ਨਾਇਓ ॥੫॥

اناتھہ ناتھ کّرِپال دِین
سمّرِتھ سنّت اوٹائیئو ــ6ــ

ਅਨਾਥਹ ਨਾਥ ਕ੍ਰਿਪਾਲ ਦੀਨ
ਸੰਮ੍ਰਿਥ ਸੰਤ ਓਟਾਇਓ ॥੬॥

نِرگُنیِیارے کی بینتی
دیہُ درسُ ہرِ رائیئو ــ7ــ

ਨਿਰਗੁਨੀਆਰੇ ਕੀ ਬੇਨਤੀ
ਦੇਹੁ ਦਰਸੁ ਹਰਿ ਰਾਇਓ ॥੭॥

نانک سرنِ تُہاری ٹھاکُر
سیوکُ دُیارے آئیئو ــ8ــ2ــ14ــ

ਨਾਨਕ ਸਰਨਿ ਤੁਹਾਰੀ ਠਾਕੁਰ
ਸੇਵਕੁ ਦੁਆਰੇ ਆਇਓ ॥੮॥੨॥੧੪॥

Page# [242]

گئُڑی مہلا 5 ــ | محلا

ਗਉੜੀ ਮਹਲਾ ੫ ॥

رنّگِ سنّگِ بِکھِیا کے بھوگا
اِن سنّگِ انّدھ ن جانی ــ1ــ

ਰੰਗਿ ਸੰਗਿ ਬਿਖਿਆ ਕੇ ਭੋਗਾ
ਇਨ ਸੰਗਿ ਅੰਧ ਨ ਜਾਨੀ ॥੧॥

ہءُ سنّچءُ ہءُ کھاٹتا
سگلی اودھ بِہانی ــ رہاءُ ــ

ਹਉ ਸੰਚਉ ਹਉ ਖਾਟਤਾ
ਸਗਲੀ ਅਵਧ ਬਿਹਾਨੀ ॥ ਰਹਾਉ ॥

ہءُ سُورا پردھانُ ہءُ
کو ناہی مُجھہِ سمانی ــ2ــ

ਹਉ ਸੂਰਾ ਪਰਧਾਨੁ ਹਉ
ਕੋ ਨਾਹੀ ਮੁਝਹਿ ਸਮਾਨੀ ॥੨॥

جوبنوَنت اچار کُلینا من مہِ ہوءِ گُمانی --3--	----	ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
جِءُ اُلجھائِئو بادھ بُدھِ کا مرتیا نہی بِسرانی --4--	----	ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
بھائی مِیت بنّدھپ سکھے پاچھے تِنہُو کءُ سنّپانی --5--	----	ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
جِتُ لاگو منُ باسنا انتِ سائی پّرگٹانی --6--	----	ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
اہنّبُدھِ سُچِ کرم کرِ اِہ بنّدھن بنّدھانی --7--	----	ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥
دئِیال پُرکھ کِرپا کرہُ نانک داس دسانی --8--3--15--44-- جُملا	----	ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
ੴ سِتنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
راگُ گئُڑی پُوربی چھنّت مہلا[1] 1 -- | محلا[1]	----	ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥
مُنّدھ رَینِ دُہیلڑِییا جیءُ نِید ن آوے --	----	ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥
سا دھن دُبلِییا جیءُ پِر کے ہاوے --	----	ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥
دھن تھیئی دُبلِ کنّت ہاوے کیو نَینی دیکھے --	----	ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥

سِیگار مِٹھ رس بھوگ بھوجن سبھُ جھوُٹھُ کِتےَ ن لِکھۓ --	----	ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥
مےَ مت جوبنِ گربِ گالی دُدھا تھݨی ن آوۓ --	----	ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥
نانک سا دھن ملےَ مِلائی بِنُ پِرِ نید ن آوۓ --1--	----	ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥
مُنّدھ نِمانڑِیا جیءُ بِنُ دھنی پِیارے --	----	ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥
کِءُ سُکھُ پاوَیگی بِنُ اُر دھارے --	----	ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥
ناہ بِنُ گھر واسُ ناہی پُچھہُ سکھی سہیلِیا --	----	ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥
بِنُ نام پّرِیتِ پِیارُ ناہی وسہِ ساچِ سُہیلِیا --	----	ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥
سچُ مِنِ سجن سنّتوکھِ میلا گُرمتی سہُ جاݨِیا --	----	ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥
نانک نامُ ن چھوڈڑےَ سا دھن نامِ سہجِ سماݨِیا --2--	----	ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥
مِلُ سکھی سہیلڑِیہو ہم پِرُ راویہا --	----	ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥
گُر پُچھِ لِکھئُگی جیءُ سبدِ سنیہا --	----	ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥

سبدُ ساچا گُرِ دِکھائِیا منمُکھی پچھُتاݨِیا --	----	ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥
نِکسِ جاتءُ رہے استھِرُ جامِ سچُ پچھاݨِیا --	----	ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥
ساچ کی متِ سدا نئُتن سبدِ نیہُ نویلئو --	----	ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
نانک ندری سہجِ ساچا مِلہُ سکھی سہیلِیہو --3--	----	ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥
میری اِچھ پُنی جیءُ ہم گھرِ ساجنُ آئِیا --	----	ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥
مِلِ ورُ ناری منگلُ گائِیا --	----	ਮਿਲਿ ਵਰੁ ਨਾਰੀ ਮੰਗਲੁ ਗਾਇਆ ॥
گُݨ گاءِ منگلُ پریمِ رہسی مُندھ منِ اوماہئو --	----	ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥
ساجن رہنسے دُسٹ وِیاپے ساچُ جپ سچُ لاہئو --	----	ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥
کر جوڑِ سا دھن کرے بِنتی ریݨِ دِنُ رس بھِنِّیا --	----	ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥

نانکؑ پرِ دھن کرہِ رلِیا اِچھ میری پُنّیا --4--1--	----	ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥
گئُڑی چھنّت مہلا[1] 1 -- | محلا[1]-	Page# [243]	ਗਉੜੀ ਛੰਤ ਮਹਲਾ ੧ ॥
سُݨِ ناہ پّربھُو جیءُ ایکلڑی بن ماہے --	----	ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥
کِءُ دھِیرَیگی ناہ بِنا پّربھ ویپرواہے --	----	ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥
دھن ناہ باجھہُ رہِ ن ساکَے بِکھم رَیݨِ گھݨیرِیا --	----	ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥
نہ نِید آوَے پّریم بھاوَے سُݨِ بینّتی میرِیا --	----	ਨਹ ਨੀਦ ਆਵੈ ਪ੍ਰੇਮ ਭਾਵੈ ਸੁਣਿ ਬੇਨੰਤੀ ਮੇਰੀਆ ॥
باجھہُ پِیارے کوءِ ن سارے ایکلڑی کُرلائے --	----	ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥
نانکؑ سا دھن ملَے مِلائی بِنُ پّرِیتم دُکھُ پائے --1--	----	ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥
پِرِ چھوڈِئڑی جیءُ کوݨُ مِلاوَے --	----	ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥
رسِ پّریمِ مِلی جیءُ سبدِ سُہاوَے --	----	ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥
سبدے سُہاوَے تا پتِ پاوَے دِیپکؑ دیہ اُجارَے --	----	ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥

سُنڑِ سکھی سہیلی ساچِ سُہیلی ساچے کے گُنڑ سارے --	----	ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥
ستِگُرِ میلی تا پِرِ راوی بِگسی انمّرِت بانڑی --	----	ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥
نانک سا دھن تا پِرُ راوے جا تِس کےَ منِ بھانڑی --2--	----	ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥
مائِیا موہنڑی نیگھرِییا جیءُ کُوڑِ مُٹھی کُوڑِیارے --	----	ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥
کِءُ کھُولےَ گل جیوڑِییا جیءُ بِنُ گُر اتِ پِیارے --	----	ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥
ہرِ پرّیتِ پِیارے سبدِ وِیچارے تِس ہی کا سو ہووےَ --	----	ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥
پُنّن دان انیک ناوڑ کِءُ انّترِ ملُ دھووےَ --	----	ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥
نام بِنا گتِ کوءِ ن پاوےَ ہٹھِ نِگرّہِ بیباڑئےَ --	----	ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥
نانک سچ گھرُ سبدِ سِیاپےَ دُبِدھا مہلُ[1] کِ جاڑئےَ --3-- | [1]محلُ-	----	ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

تیرا نامُ سچا جی ءُ
سبدُ سچا وِیچارو --
---- ਤੇਰਾ ਨਾਮੁ ਸਚਾ ਜੀਉ
ਸਬਦੁ ਸਚਾ ਵੀਚਾਰੋ ॥

تیرا مہلُ[1] سچا جی ءُ
نامُ سچا واپارو -- | محلُ[1]-
---- ਤੇਰਾ ਮਹਲੁ ਸਚਾ ਜੀਉ
ਨਾਮੁ ਸਚਾ ਵਾਪਾਰੋ ॥

نام کا واپارُ میٹھا
بھگتِ لاہا اندِنو --
---- ਨਾਮ ਕਾ ਵਾਪਾਰੁ ਮੀਠਾ
ਭਗਤਿ ਲਾਹਾ ਅਨਦਿਨੋ ॥

تِسُ باجھ وکھرُ کوءِ ن سُوجھےَ
نامُ لیوہُ کھِنُ کھِنو --
---- ਤਿਸੁ ਬਾਝੁ ਵਖਰੁ ਕੋਇ ਨ ਸੂਝੈ
ਨਾਮੁ ਲੇਵਹੁ ਖਿਨੁ ਖਿਨੋ ॥

پرکھِ لیکھا ندرِ ساچی
کرمِ پُورےَ پائِیا --
---- ਪਰਖਿ ਲੇਖਾ ਨਦਰਿ ਸਾਚੀ
ਕਰਮਿ ਪੂਰੈ ਪਾਇਆ ॥

نانک نامُ مہا رسُ میٹھا
گُرِ پُورےَ سچُ پائِیا --4--2--
---- ਨਾਨਕ ਨਾਮੁ ਮਹਾ ਰਸੁ ਮੀਠਾ
ਗੁਰਿ ਪੂਰੈ ਸਚੁ ਪਾਇਆ ॥੪॥੨॥

راگُ گئُڑی پُوربی چھنّت مہلا[1] 3 | محلا[1]-
---- ਰਾਗੁ ਗਉੜੀ ਪੂਰਬੀ ਛੰਤ ਮਹਲਾ ੩

ੴ ستِنامُ کرتا پُرکھُ گُرپّرسادِ --
---- ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

سا دھن بِنءُ کرے جی ءُ
ہرِ کے گُنٹ سارے --
---- ਸਾ ਧਨ ਬਿਨਉ ਕਰੇ ਜੀਉ
ਹਰਿ ਕੇ ਗੁਣ ਸਾਰੇ ॥

کھِنُ پلُ رہِ ن سکےَ جی ءُ
بِنُ ہرِپیارے --
---- ਖਿਨੁ ਪਲੁ ਰਹਿ ਨ ਸਕੈ ਜੀਉ
ਬਿਨੁ ਹਰਿ ਪਿਆਰੇ ॥

بِنُ ہرِپیارے رہِ ن ساکےَ
گُر بِنُ مہلُ[1] ن پائیئےَ -- | [1]محلُ-

ਬਿਨੁ ਹਰਿ ਪਿਆਰੇ ਰਹਿ ਨ ਸਾਕੈ
ਗੁਰ ਬਿਨੁ ਮਹਲੁ ਨ ਪਾਈਐ ॥

جو گُرُ کہےَ سوئی پرُ کیِجےَ
تِسنا اگنِ بُجھائیئےَ --

ਜੋ ਗੁਰੁ ਕਹੈ ਸੋਈ ਪਰੁ ਕੀਜੈ
ਤਿਸਨਾ ਅਗਨਿ ਬੁਝਾਈਐ ॥

ہرِ ساچا سوئی تِسُ بِنُ اورُ ن کوئی
بِنُ سیوِئےَ سُکھُ ن پائے --

ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ
ਬਿਨੁ ਸੇਵਿਐ ਸੁਖੁ ਨ ਪਾਏ ॥

نانک سا دھن ملےَ مِلائی
جِس نو آپِ مِلائے --1--

ਨਾਨਕ ਸਾ ਧਨ ਮਿਲੈ ਮਿਲਾਈ
ਜਿਸ ਨੋ ਆਪਿ ਮਿਲਾਏ ॥੧॥

دھن ریَنِ سُہیلڑِئے جیءُ
ہرِ سِء چِتُ لائے --

ਧਨ ਰੈਣਿ ਸੁਹੇਲੜੀਏ ਜੀਉ
ਹਰਿ ਸਿਉ ਚਿਤੁ ਲਾਏ ॥

ستِگُر سیوے بھاءُ کرے جیءُ
وِچہُ آپُ گوائے --

ਸਤਿਗੁਰੁ ਸੇਵੇ ਭਾਉ ਕਰੇ ਜੀਉ
ਵਿਚਹੁ ਆਪੁ ਗਵਾਏ ॥

وِچہُ آپُ گوائے ہرِ گُنّ گائے
اندِنُ لاگا بھائو --

ਵਿਚਹੁ ਆਪੁ ਗਵਾਏ ਹਰਿ ਗੁਣ ਗਾਏ
ਅਨਦਿਨੁ ਲਾਗਾ ਭਾਓ ॥

سُنّ سکھی سہیلی جیء کی میلی
گُر کے سبدِ سمائو --

ਸੁਣਿ ਸਖੀ ਸਹੇਲੀ ਜੀਅ ਕੀ ਮੇਲੀ
ਗੁਰ ਕੈ ਸਬਦਿ ਸਮਾਓ ॥

ہرِ گُنّ ساری تا کنّت پیاری
نامے دھری پیارو --

Page# [244]

ਹਰਿ ਗੁਣ ਸਾਰੀ ਤਾ ਕੰਤ ਪਿਆਰੀ
ਨਾਮੇ ਧਰੀ ਪਿਆਰੋ ॥

نانک کامنِ ناہ پیاری رام نامُ گلِ ہارو --2--	----	ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥
دھن ایکلڑی جیءُ بِنُ ناہ پیارے --	----	ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥
دُوجے بھاءِ مُٹھی جیءُ بِنُ گُر سبد کرارے --	----	ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥
بِنُ سبدپیارے کئُݨُ دُترُ تارے مائِیا موہِ کھُیائی --	----	ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥
کُوڑِ وِگُتی تا پِرِ مُتی سا دھن مہلُ[1] ن پائی -- | [1] محلُ-	----	ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥
گُر سبدے راتی سہجے ماتی اندِنُ رہے سماۓ --	----	ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥
نانک کامنِ سدا رنّگِ راتی ہرِ جیءُ آپِ مِلاۓ --3--	----	ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥
تا ملیِۓ ہرِ میلے جیءُ ہرِ بِنُ کوݨُ مِلاۓ --	----	ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥
بِنُ گُر پ٘رِیتم آپݨے جیءُ کئُݨُ بھرمُ چُکاۓ --	----	ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥
گُرُ بھرمُ چُکاۓ اِءُ ملیِۓ ماۓ تا سا دھن سُکھُ پاۓ --	----	ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥

گُر سیوا بِنُ گھور اندّھارُ
بِنُ گُر مگُ ن پاۓ --

ਗੁਰ ਸੇਵਾ ਬਿਨੁ ਘੋਰ ਅੰਧਾਰੁ
ਬਿਨੁ ਗੁਰ ਮਗੁ ਨ ਪਾਏ ॥

کامنڑِ رنّگِ راتی سہجے ماتی
گُر کےَ سبدِ وِیچارے --

ਕਾਮਣਿ ਰੰਗਿ ਰਾਤੀ ਸਹਜੇ ਮਾਤੀ
ਗੁਰ ਕੈ ਸਬਦਿ ਵੀਚਾਰੇ ॥

نانکُ کامنڑِ ہرِ ورُ پائِیا
گُر کےَ بھاءِ پِیارے --4--1--

ਨਾਨਕ ਕਾਮਣਿ ਹਰਿ ਵਰੁ ਪਾਇਆ
ਗੁਰ ਕੈ ਭਾਇ ਪਿਆਰੇ ॥੪॥੧॥

گئُڑی مہلا[1] 3 -- | [1]محلا-

ਗਉੜੀ ਮਹਲਾ ੩ ॥

پِر بِنُ کھری نِماݨی جی ءُ
بِنُ پِر کِ ءُ جِیوا میری مائی --

ਪਿਰ ਬਿਨੁ ਖਰੀ ਨਿਮਾਣੀ ਜੀਉ
ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥

پِر بِنُ نِید ن آوےَ جی ءُ
کاپڑُ تنِ ن سُہائی --

ਪਿਰ ਬਿਨੁ ਨੀਦ ਨ ਆਵੈ ਜੀਉ
ਕਾਪੜੁ ਤਨਿ ਨ ਸੁਹਾਈ ॥

کاپرُ تنِ سُہاوےَ جا پِر بھاوےَ
گُرمتی چِتُ لائیۓَ --

ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ
ਗੁਰਮਤੀ ਚਿਤੁ ਲਾਈਐ ॥

سدا سُہاگنڑِ جا ستِگُرُ سیوے
گُر کےَ انّکِ سمائیۓَ --

ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ
ਗੁਰ ਕੈ ਅੰਕਿ ਸਮਾਈਐ ॥

گُر سبدےَ میلا تا پِرُ راوی
لاہا نامُ سنّسارے --

ਗੁਰ ਸਬਦੈ ਮੇਲਾ ਤਾ ਪਿਰੁ ਰਾਵੀ
ਲਾਹਾ ਨਾਮੁ ਸੰਸਾਰੇ ॥

نانکُ کامنڑِ ناہ پِیاری
جا ہرِ کے گُنڑ سارے --1--

ਨਾਨਕ ਕਾਮਣਿ ਨਾਹ ਪਿਆਰੀ
ਜਾ ਹਰਿ ਕੇ ਗੁਣ ਸਾਰੇ ॥੧॥

سا دھن رنّگُ ماݨے جیءُ آپݨے نالِ پِیارے ـ ـ	----	ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
اہِنِس رنّگِ راتی جیءُ گُر سبدُ وِیچارے ـ ـ	----	ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
گُر سبدُ وِیچارے ہئُمےَ مارے اِن بِدھِ مِلہُ پِیارے ـ ـ	----	ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
سا دھن سوہاگݨِ سدا رنّگِ راتی ساچےَ نامِ پِیارے ـ ـ	----	ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
اپُنے گُر مِلِ رہیئےَ انمّرِتُ گہیئےَ دُبِدھا مارِ نِوارے ـ ـ	----	ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
نانکُ کامݨِ ہرِ ورُ پائِیا سگلے دُوکھ وِسارے ـ ـ2ـ ـ	----	ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥
کامݨِ پِرہُ بھُلی جیءُ مائِیا موہِ پِیارے ـ ـ	----	ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
جھُوٹھی جھُوٹھِ لگی جیءُ کُوڑِ مُٹھی کُوڑِیارے ـ ـ	----	ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
کُوڑُ نِوارے گُرمتِ سارے جُوئےَ جنمُ ن ہارے ـ ـ	----	ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥

گُر سبدُ سیوے سچِ سماوے وِچہُ ہئُمےَ مارے --	----	ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
ہرِ کا نامُ رِدے وسائے اَیسا کرے سِیگارو --	----	ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
نانک کامنِ سہج سمانْی جِسُ ساچا نامُ ادھارو --3--	----	ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥
مِلُ میرے پِرِیتما جیءُ تُدھُ بِنُ کھری نِمانْی --	----	ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
مےَ نیَنْی نیند ن آوے جیءُ بھاوے انّنُ ن پانْی --	----	ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
پانْی انّنُ ن بھاوے مرِیئےَ ہاوے بِنُ پِر کِءُ سُکھُ پائیئےَ --	----	ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
گُر آگےَ کرءُ بِنّتی جے گُر بھاوے جِءُ ملےَ توے مِلائیئےَ --	Page# [245]	ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
آپے میلِ لئے سُکھداتا آپِ مِلِیا گھرِ آئے --	----	ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
نانک کامنِ سدا سُہاگنِ نا پِرُ مرے ن جائے --4--2--	----	ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
گئُڑی مہلا[1] 3 -- | محلا[1]	----	ਗਉੜੀ ਮਹਲਾ ੩ ॥

کامنِ ہرِ رسِ بیدھی جیءُ ہرِ کےَ سہجِ سُبھائے --	-----	ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥
منُ موہنِ موہِ لِیا جیءُ دُبِدھا سہجِ سمائے --	-----	ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥
دُبِدھا سہجِ سمائے کامنِ ورُ پائے گُرمتی رنّگُ لائے --	-----	ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥
اِہُ سرِیرُ کوُڑِ کُستِ بھرِیا گل تائی پاپ کمائے --	-----	ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥
گُرمُکھِ بھگتِ جِتُ سہج دھُنِ اُپجےَ بِنُ بھگتی مَیلُ ن جائے --	-----	ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥
نانک کامنِ پرِہِ پِیاری وِچہُ آپُ گوائے --1--	-----	ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥
کامنِ پِرُ پائِیا جیءُ گُر کےَ بھاءِ پِیارے --	-----	ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥
رَینِ سُکھِ سُتی جیءُ انّترِ اُرِ دھارے --	-----	ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥
انّترِ اُرِ دھارے ملِیئےَ پِیارے اندِنُ دُکھُ نِوارے --	-----	ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥

انّترِ مہلُ¹ پِرُ راوے کامنِ گُرمتی وِیچارے -- | محلُ¹-	----	ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥
انّمرِتُ نامُ پییا دِن راتی دُبِدھا مارِ نِوارے --	----	ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥
نانک سچِ مِلی سوہاگنِ گُر کےَ ہیتِ اپارے --2--	----	ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥
آوہُ دئِیا کرے جیءُ پرِیتم اتِ پیارے --	----	ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥
کامنِ بِنءُ کرے جیءُ سچِ سبدِ سیِگارے --	----	ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥
سچِ سبدِ سیِگارے ہئُمےَ مارے گُرمُکھِ کارج سوارے --	----	ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥
جُگِ جُگِ ایکو سچا سوئی بُوجھےَ گُربیِچارے --	----	ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥
منمُکھِ کامِ وِیاپی موہِ سنّتاپی کِسُ آگےَ جاءِ پُکارے --	----	ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥
نانک منمُکھِ تھاءُ ن پاۓ بِنُ گُر اتِ پیارے --3--	----	ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥

مُنّدھ اِیانْڈی بھولی نِگُنْڈیا جی ءُ پِرُ اگم اپارا ۔۔	----	ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥
آپے میلِ ملیئَ جی ءُ آپے بکھسنْہارا[1] ۔۔ | 1.بخشنْہارا۔	----	ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥
اوگنْ بکھسنْہارا[1] کامنِ کنّتُ پِیارا گھٹِ گھٹِ رہِیا سمائی ۔۔ | 1.بخشنْہارا۔	----	ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥
پّریم پّرِیتِ بھاءِ بھگتی پائیئَ ستِگُر بُوجھ بُجھائی ۔۔	----	ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ ॥
سدا انّدِ رہےَ دِن راتی اندِنُ رہےَ لِو لائی ۔۔	----	ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥
نانک سہجے ہرِ ورُ پائِیا سا دھن ن ءُ نِدھِ پائی ۔۔4۔۔3۔۔	----	ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥
گئُڑی مہلا[1] 3 ۔۔ | 1محلا۔	----	ਗਉੜੀ ਮਹਲਾ ੩ ॥
مائِیا سرُ سبلُ ورتےَ جی ءُ کِ ءُ کرِ دُترُ ترِیا جاءِ ۔۔	----	ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥
رام نامُ کرِ بوہِتھا جی ءُ سبدُ کھیوٹُ وِچ پاءِ ۔۔	----	ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥
سبدُ کھیوٹُ وِچ پاۓ ہرِ آپِ لگھاۓ اِن بدھِ دُترُ ترِیئَ ۔۔	----	ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥

گُرمُکھِ بھگتِ پراپتِ ہووےَ جِیوتیا اِءُ مرِیئےَ --	----	ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥
کھِن مہِ رام نامِ کِلوِکھ کاٹے بھۓ پوِتُ سرِیرا --	----	ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥
نانک رام نامِ نِستارا کنّچن بھۓ منُورا --1--	----	ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥
اِستری پُرکھ کامِ وِیاپے جیءُ رام نام کی بِدھِ نہی جانی --	Page# [246]	ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
مات پِتا سُت بھائی کھرے پِیارے جیءُ ڈُوبِ مُۓ بِنُ پانی --	----	ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥
ڈُوبِ مُۓ بِنُ پانی گتِ نہی جانی ہئُمےَ دھاتُ سنّسارے --	----	ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥
جو آئِیا سو سبھُ کو جاسی اُبرے گُر وِیچارے --	----	ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥
گُرمُکھِ ہووےَ رام نامُ وکھانےَ آپِ ترےَ کُل تارے --	----	ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥
نانک نامُ وسےَ گھٹ انّترِ گُرمتِ ملے پِیارے --2--	----	ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥

رام نام بِنُ کو تِھرُ ناہی جی ءُ باجی[1] ہے سنّسارا -- | [1]بازی-	----	ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥
دِرڑُ بھگتِ سچی جی ءُ رام نامُ واپارا --	----	ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥
رام نامُ واپارا اگم اپارا گُرمتی دھنُ پائیئے --	----	ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥
سیوا سُرتِ بھگتِ اِہ ساچی وِچہُ آپُ گوائیئے --	----	ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥
ہم متِ ہِیݨ مُورکھ مُگدھ اندّھے ستِگُرِ مارگِ پائے --	----	ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥
نانک گُرمُکھِ سبدِ سُہاوے اندِنُ ہرِ گُݨ گائے --3--	----	ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥
آپِ کرائے کرے آپِ جی ءُ آپے سبدِ سوارے --	----	ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥
آپے ستِگُرُ آپِ سبدُ جی ءُ جُگُ جُگُ بھگت پِیارے --	----	ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥
جُگُ جُگ بھگت پِیارے ہرِ آپِ سوارے آپے بھگتی لائے --	----	ਜੁਗੁ ਜੁਗ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥
آپے دانا آپے بِینا آپے سیو کرائے --	----	ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥

آپے گُنداتا اوگُنڑ کاٹے
ہِردےَ نامُ وساۓ ۔۔

ਆਪੇ ਗੁਣਦਾਤਾ ਅਵਗੁਣ ਕਾਟੇ
ਹਿਰਦੈ ਨਾਮੁ ਵਸਾਏ ॥

نانکؑ سد بلِہاری سچے وِٹہُ
آپے کرے کراۓ ۔۔4۔۔4۔۔

ਨਾਨਕ ਸਦ ਬਲਿਹਾਰੀ ਸਚੇ ਵਿਟਹੁ
ਆਪੇ ਕਰੇ ਕਰਾਏ ॥੪॥੪॥

گئُڑی مہلا[1] 3 ۔۔ | محلا[1]۔

ਗਉੜੀ ਮਹਲਾ ੩ ॥

گُر کی سیوا کرِ پرا جی ءُ
ہرِ نامُ دھِیاۓ ۔۔

ਗੁਰ ਕੀ ਸੇਵਾ ਕਰਿ ਪਿਰਾ ਜੀਉ
ਹਰਿ ਨਾਮੁ ਧਿਆਏ ॥

منّجہُ دوُرِ ن جاہِ پِرا جی ءُ
گھرِ بیَٹھِیا ہرِ پاۓ ۔۔

ਮੰਞਹੁ ਦੂਰਿ ਨ ਜਾਹਿ ਪਿਰਾ ਜੀਉ
ਘਰਿ ਬੈਠਿਆ ਹਰਿ ਪਾਏ ॥

گھرِ بیَٹھِیا ہرِ پاۓ سدا چِتُ لاۓ
سہجے ستِ سُبھاۓ ۔۔

ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ
ਸਹਜੇ ਸਤਿ ਸੁਭਾਏ ॥

گُر کی سیوا کھری سُکھالی
جِس نوٗ آپِ کراۓ ۔۔

ਗੁਰ ਕੀ ਸੇਵਾ ਖਰੀ ਸੁਖਾਲੀ
ਜਿਸ ਨੋ ਆਪਿ ਕਰਾਏ ॥

ناموٗ بیجے ناموٗ جنّمےَ
ناموٗ منّنِ وساۓ ۔۔

ਨਾਮੋ ਬੀਜੇ ਨਾਮੋ ਜੰਮੈ
ਨਾਮੋ ਮੰਨਿ ਵਸਾਏ ॥

نانکؑ سچِ نامِ وڈِیائی
پوٗربِ لِکھِیا پاۓ ۔۔1۔۔

ਨਾਨਕ ਸਚਿ ਨਾਮਿ ਵਡਿਆਈ
ਪੂਰਬਿ ਲਿਖਿਆ ਪਾਏ ॥੧॥

ہرِ کا نامُ مِیٹھا پِرا جی ءُ
جا چاکھہِ چِتُ لاۓ ۔۔

ਹਰਿ ਕਾ ਨਾਮੁ ਮੀਠਾ ਪਿਰਾ ਜੀਉ
ਜਾ ਚਾਖਹਿ ਚਿਤੁ ਲਾਏ ॥

رسنا ہرِ رسُ چاکھُ مُیے جی ءُ
ان رس ساد گوائے --

ਰਸਨਾ ਹਰਿ ਰਸੁ ਚਾਖੁ ਮੁਯੇ ਜੀਉ
ਅਨ ਰਸ ਸਾਦ ਗਵਾਏ ॥

سدا ہرِ رسُ پائے جا ہرِ بھائے
رسنا سبدِ سُہائے --

ਸਦਾ ਹਰਿ ਰਸੁ ਪਾਏ ਜਾ ਹਰਿ ਭਾਏ
ਰਸਨਾ ਸਬਦਿ ਸੁਹਾਏ ॥

نامُ دھیائے سدا سُکھُ پائے
نامِ رہےَ لِو لائے --

ਨਾਮੁ ਧਿਆਏ ਸਦਾ ਸੁਖੁ ਪਾਏ
ਨਾਮਿ ਰਹੈ ਲਿਵ ਲਾਏ ॥

نامے اُپجےَ نامے بنسےَ
نامے سچِ سمائے --

ਨਾਮੇ ਉਪਜੈ ਨਾਮੇ ਬਿਨਸੈ
ਨਾਮੇ ਸਚਿ ਸਮਾਏ ॥

نانک نامُ گُرمتی پائیئےَ
آپے لئے لوائے --2--

ਨਾਨਕ ਨਾਮੁ ਗੁਰਮਤੀ ਪਾਈਐ
ਆਪੇ ਲਏ ਲਵਾਏ ॥੨॥

ایہ وِڈانی چاکری پِرا جی ءُ
دھن چھوڈِ پردیسِ سِدھائے --

ਏਹ ਵਿਡਾਣੀ ਚਾਕਰੀ ਪਿਰਾ ਜੀਉ
ਧਨ ਛੋਡਿ ਪਰਦੇਸਿ ਸਿਧਾਏ ॥

دُوجے کِنےَ سُکھُ ن پائِئو پِرا جی ءُ
بِکھیا لوبھِ لُبھائے --

ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ
ਬਿਖਿਆ ਲੋਭਿ ਲੁਭਾਏ ॥

بِکھیا لوبھِ لُبھائے بھرمِ بھُلائے
اوہُ کِ ءُ کرِ سُکھُ پائے --

ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ
ਓਹੁ ਕਿਉ ਕਰਿ ਸੁਖੁ ਪਾਏ ॥

چاکری وِڈانی کھری دُکھالی
آپُ ویچِ دھرمُ گوائے --

ਚਾਕਰੀ ਵਿਡਾਣੀ ਖਰੀ ਦੁਖਾਲੀ
ਆਪੁ ਵੇਚਿ ਧਰਮੁ ਗਵਾਏ ॥

مائِیا بنّدھن ٹِکے َناہی کھِنُ کھِنُ دُکھُ سنّتاۓ --	Page# [247]	ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
نانکُ مائِیا کا دُکھُ تدے چُوکےَ جا گُر سبدی چِتُ لاۓ --3--	----	ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥
منمُکھ مُگدھ گاوارُ پِرا جیءُ سبدُ منِ ن وساۓ --	----	ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
مائِیا کا بھ٘رمُ انّدھُ پِرا جیءُ ہرِ مارگُ کِءُ پاۓ --	----	ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
کِءُ مارگُ پاۓ بِنُ ستِگُر بھاۓ منمُکھِ آپُ گنْاۓ --	----	ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
ہرِ کے چاکر سدا سُہیلے گُر چرنْی چِتُ لاۓ --	----	ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
جِس نو ہرِ جیءُ کرے کِرپا سدا ہرِ کے گُنْ گاۓ --	----	ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
نانکُ نامُ رتنُ جگِ لاہا گُرمُکھِ آپِ بُجھاۓ --4--5--7--	----	ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
راگُ گئُڑی چھنّت مہلا[1] 5 | [1]محلا-	----	ਰਾਗੁ ਗਉੜੀ ਛੰਤ ਮਹਲਾ ੫
੧ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥

میرےَ منِ بَیراگُ بھئِیا جیءُ کِءُ دیکھا پّربھ داتے ۔۔	----	ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
میرے مِیت سکھا ہرِ جیءُ گُر پُرکھ بِدھاتے ۔۔	----	ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
پُرکھو بِدھاتا ایکُ سّریدھرُ کِءُ مِلہ تُجھےَ اُڈِیٹِیا ۔۔	----	ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
کر کرہِ سیوا سِیسُ چرݨی منِ آس درس نِماݨِیا ۔۔	----	ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
ساسِ ساسِ ن گھڑی وِسرےَ پلُ مُورتُ دِنُ راتے ۔۔	----	ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
نانک سارِنگ جِءُ پیاسے کِءُ ملیئےَ پّربھ داتے ۔۔1۔۔	----	ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥
اِک بِنءُ کرءُ جیءُ سُݨِ کنّت پیارے ۔۔	----	ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
میرا منُ تنُ موہِ لِیا جیءُ دیکھِ چلت تُمارے ۔۔	----	ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
چلتا تُمارے دیکھِ موہی اُداس دھن کِءُ دھِیرے ۔۔	----	ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥

گُنوَنّت ناہ دئِیالُ بالا سرب گُݨ بھرپُورے --	----	ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
پِر دوسُ ناہی سُکھہ داتے ہءُ وِچھُڑی بُرِیارے --	----	ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
بِنوَنّتِ نانک دئِیا دھارہُ گھرِ آوہُ ناہ پِیارے --2--	----	ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥
ہءُ منُ ارپی سبھُ تنُ ارپی ارپی سبھِ دیسا --	----	ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ہءُ سِرُ ارپی تِسُ مِیت پِیارے جو پّربھ دےءِ سدیسا --	----	ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ارپِیا ت سِیسُ سُتھانِ گُر پہِ سنّگِ پّربھُو دِکھائِیا --	----	ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
کھِن ماہِ سگلا دُوکھُ مِٹِیا منہُ چِنّدِیا پائِیا --	----	ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
دِنُ رَیݨِ رلِیا کرے کامݨِ مِٹے سگل انّدیسا --	----	ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
بِنوَنّتِ نانکُ کنّتُ مِلِیا لوڑتے ہم جَیسا --3--	----	ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥

میرے مَنِ انَدُ بھئِیا جیءُ وجی وادھائی --	----	ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
گھرِ لالُ آئِیا پیارا سبھ تِکھا بُجھائی --	----	ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
مِلِیا ت لالُ گُپالُ ٹھاکُرُ سکھی منگلُ گائِیا --	----	ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
سبھ مِیت بنّدھپ ہرکھُ اُپجِیا دُوت تھاءُ گوائِیا --	----	ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
انہت واجے وجہِ گھر مہِ پِر سنّگِ سیج وِچھائی --	----	ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
بِنونّتِ نانکُ سہجِ رہےَ ہرِ مِلِیا کنّتُ سُکھدائی --4--1--	----	ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
گئُڑی مہلا[1] 5 -- | محلا[1]-	Page# [248]	ਗਉੜੀ ਮਹਲਾ ੫ ॥
موہن تیرے اُوچے منّدر مہل[1] اپارا -- | محل[1]-	----	ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
موہن تیرے سوہنِ دُیار جیءُ سنّت دھرم سالا --	----	ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
دھرم سال اپار دَیِیار ٹھاکُر سدا کِیرتنُ گاوہے --	----	ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥

جہ سادھ سنّت اِکتّر ہووہِ تہا تُجھہِ دھیاوہے --	----	ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
کرِ دئِیا مئِیا دئِیال سُیامی ہوہُ دِین کرِپارا --	----	ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
بِنونّتِ نانک درس پِیاسے مِل درسن سُکھُ سارا --1--	----	ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥
موہن تیرے بچن انُوپ چال نِرالی --	----	ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
موہن تُونّ مانہِ ایکُ جی اور سبھ رالی --	----	ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
مانہِ ت ایکُ الیکھُ ٹھاکُرُ جِنہِ سبھ کل دھارِییا --	----	ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
تُدھُ بچنِ گر کےَ وسِ کِییا آدِ پُرکھُ بنوارِییا --	----	ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
تُونّ آپِ چلِیا آپِ رہِیا آپِ سبھ کل دھارِییا --	----	ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
بِنونّتِ نانک پیَج راکھہُ سبھ سیوک سرنِ تُمارِییا --2--	----	ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥
موہن تُدھُ ستسنّگتِ دھیاوےَ درس دھِیانا --	----	ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥

موہن جمُ نیڑِ ن آوےَ تُدھُ جپہِ نِدانا --	----	ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥
جمکالُ تِن کءُ لگےَ ناہی جو اِک منِ دھِیاوہے --	----	ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥
منِ بچنِ کرمِ جِ تُدھُ ارادھِ سے سبھے پھل پاوہے --	----	ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥
مل مُوت مُوڑ جِ مُگدھ ہوتے سِ دیکھِ درسُ سُگِیانا --	----	ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥
بِنونّتِ نانک راجُ نِہچلُ پُورن پُرکھ بھگوانا --3--	----	ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥
موہن تُونّ سُپھلُ پھلِیا سنڈُ پروارے --	----	ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥
موہن پُتّر مِیت بھائی کُٹنّب سبھِ تارے --	----	ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥
تارِیا جہانُ لہِیا ابھِمانُ جِنی درسنُ پائِیا --	----	ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥
جِنی تُدھ نو دھنّنُ کہِیا تِن جمُ نیڑِ ن آئِیا --	----	ਜਿਨੀ ਤੁਧ ਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥
بیئنّت گُڑ تیرے کتھے ن جاہی ستِگُر پُرکھ مُرارے --	----	ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥

بِنونّتِ نانکؑ ٹیکؑ راکھی جِتُ لگِ ترِیا سنّسارے ــ4ــ2ــ	----	ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥
گئُڑی مہلا[1] 5 ــ | [1]محلا ـ	----	ਗਉੜੀ ਮਹਲਾ ੫ ॥
سلوکُ ــ	----	ਸਲੋਕੁ ॥
پتِت اسنّکھ پُنیت کرِ پُنہ پُنہ بلِہار ــ	----	ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
نانکؑ رام نامُ جپِ پاوکو تِن کِلبِکھ داہنہار ــ1ــ	----	ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
چھنّت ــ	----	ਛੰਤ ॥
جپِ منا تُوںّ رام نرائِڑُ گوِونّدا ہرِ مادھو ــ	----	ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥
دھِیاءِ منا مُرارِ مُکنّدے کٹیٔۓ کال دُکھ پھادھو ــ	----	ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥
دُکھہرڑ دِین سرڑ سّرِیدھر چرن کمل ارادھیۓ ــ	----	ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥
جم پنّتھُ بِکھڑا اگنِ ساگرُ نِمکھ سِمرت سادھیۓ ــ	----	ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥
کِلملہ دہتا سُدھُ کرتا دِنسُ ریڑِ ارادھو ــ	----	ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥

بِنونّتِ نانک کرہُ کِرپا گوپال گوبِنّد مادھو --1--	----	ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥
سِمرِ منا داموُدرُ دُکھہرُ بھےَ بھنّجنُ ہرِ رائیا --	----	ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥
سّرِیرنّگو دئیال منوہرُ بھگتِ وچھلُ بِردائیا --	----	ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥
بھگتِ وچھل پُرکھ پوُرن منہِ چِنّدِیا پائیئےَ --	Page# [249]	ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
تم انّدھ کوُپ تے اُدھارے نامُ منّنِ وسائیئےَ --	----	ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥
سُر سِدھ گݨ گنّدھرب مُنِ جن گُݨ انِک بھگتی گائیا --	----	ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥
بِنونّتِ نانک کرہُ کِرپا پاربرّہم ہرِ رائیا --2--	----	ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥
چیتِ منا پاربرّہم پرمیسرُ سرب کلا جِنِ دھاری --	----	ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥
کرُݨا مےَ سمرتھُ سُیامی گھٹ گھٹ پرّاݨ ادھاری --	----	ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥

پّرانڑ من تن جیء داتا
بیئنّت اگم اپارو --

ਪ੍ਰਾਣ ਮਨ ਤਨ ਜੀਅ ਦਾਤਾ
ਬੇਅੰਤ ਅਗਮ ਅਪਾਰੋ ॥

سرنڑِ جوگُ سمرتھُ موہنُ
سرب دوکھ بِدارو --

ਸਰਣਿ ਜੋਗੁ ਸਮਰਥੁ ਮੋਹਨੁ
ਸਰਬ ਦੋਖ ਬਿਦਾਰੋ ॥

روگ سوگ سبھِ دوکھ بِنسہِ
جپت نامُ مُراری --

ਰੋਗ ਸੋਗ ਸਭਿ ਦੋਖ ਬਿਨਸਹਿ
ਜਪਤ ਨਾਮੁ ਮੁਰਾਰੀ ॥

بِنونّتِ نانک کرہُ کِرپا
سمرتھ سبھ کل دھاری --3--

ਬਿਨਵੰਤਿ ਨਾਨਕ ਕਰਹੁ ਕਿਰਪਾ
ਸਮਰਥ ਸਭ ਕਲ ਧਾਰੀ ॥੩॥

گُنڑ گاءُ منا اچُت اِبناسی
سبھ تے اُوچ دِئیالا --

ਗੁਣ ਗਾਉ ਮਨਾ ਅਚੁਤ ਅਬਿਨਾਸੀ
ਸਭ ਤੇ ਊਚ ਦਇਆਲਾ ॥

بِسنّبھرُ دیون کءُ اکےَ
سرب کرےَ پّرِتپالا --

ਬਿਸੰਭਰੁ ਦੇਵਨ ਕਉ ਏਕੈ
ਸਰਬ ਕਰੈ ਪ੍ਰਤਿਪਾਲਾ ॥

پّرِتپال مہا دِئیال دانا
دِئیا دھارے سبھ کسےَ --

ਪ੍ਰਤਿਪਾਲ ਮਹਾ ਦਇਆਲ ਦਾਨਾ
ਦਇਆ ਧਾਰੇ ਸਭ ਕਿਸੈ ॥

کالُ کنّٹکُ لوبھُ موہُ ناسےَ
جیء جا کےَ پّربھُ بسےَ --

ਕਾਲੁ ਕੰਟਕੁ ਲੋਭੁ ਮੋਹੁ ਨਾਸੈ
ਜੀਅ ਜਾ ਕੈ ਪ੍ਰਭੁ ਬਸੈ ॥

سُپّرسنّن دیوا سپھل سیوا
بھئی پُورن گھالا --

ਸੁਪ੍ਰਸੰਨ ਦੇਵਾ ਸਫਲ ਸੇਵਾ
ਭਈ ਪੂਰਨ ਘਾਲਾ ॥

بِنونّتِ نانکؔ اِچھ پُنی جپت دِین دَییالا --4--3--	----	ਬਿਨਵੰਤਿ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥
گئُڑی مہلا[1] 5 -- | محلا[1]	----	ਗਉੜੀ ਮਹਲਾ ੫ ॥
سُنِ سکھیۓ مِلِ اُدمُ کریہا مناءِ لَیہِ ہرِ کنّتےَ --	----	ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
مانُ تیاگِ کرِ بھگتِ ٹھگئُری موہہ سادھُو منّتےَ --	----	ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
سکھی وسِ آئِیا پھِرِ چھوڈِ ن جائی اِہ رِیتِ بھلی بھگونّتےَ --	----	ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
نانکؔ جرا مرنْ بھےَ نرک نِوارےَ پُنیت کرےَ تِسُ جنّتےَ --1--	----	ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥
سُنِ سکھیۓ اِہ بھلی بِننّتی ایہُ متانْتُ پکائیۓَ --	----	ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
سہجِ سُبھاءِ اُپادھِ رہت ہوءِ گیِت گوِنّدِہ گائیۓَ --	----	ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
کلِ کلیس مِٹہِ بھرّم ناسہِ منِ چنّدِیا پھلُ پائیۓَ --	----	ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
پاربرّہم پُورن پریسر نانکؔ نامُ دھِیائیۓَ --2--	----	ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥

سکھی اِچھ کری نِت سُکھ منائی پّربھ میری آس پُجائے --	----	ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
چرن پیاسی درس بَیراگن پیکھءُ تھان سبائے --	----	ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
کھوجِ لۂءُ ہرِ سنّت جنا سنّگُ سنّمرِتھ پُرکھ مِلائے --	----	ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
نانک تِن مِلیا سُرِجنُ سُکھداتا سے وڈبھاگی مائے --3--	----	ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥
سکھی نالِ وسا اُپنے ناہ پیارے میرا منُ تنُ ہرِ سنّگِ ہِلیا --	----	ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
سُنِ سکھیۓ میری نید بھلی مےَ آپنڑا پِرُ مِلیا --	----	ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
بھّرمُ کھوئِئو سانْتِ سہجِ سُیامی پرگاس بھئیا کَنْلُ کھِلیا --	----	ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
وَرُ پائیا پّربھُ انّترجامی نانک سوہاگُ ن ٹلیا --11--5--2--4--4--	----	ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥
ੴ سِتگُر پّرسادِ --	Page# [250]	ੴ ਸਤਿਗੁਰ ਪ੍ਰਸਾਦਿ ॥
گئُڑی باون اکھری مہلا[1] 5 -- | [1]محلا-	----	ਗਉੜੀ ਬਾਵਨ ਅਖਰੀ ਮਹਲਾ ੫ ॥

ਸਲੋਕੁ ॥	----	سلوکُ ۔۔
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥	----	گُردیو ماتا گُردیو پِتا گُردیو سُیامی پریسُرا ۔۔
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥	----	گُردیو سکھا اِگیان بھنّجنُ گُردیو بنّدھِپ سہودرا ۔۔
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥	----	گُردیو داتا ہرِ نامُ اُپدسےَ گُردیو منّتُ نِرودھرا ۔۔
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥	----	گُردیو سانْتِ ستِ بُدھِ مُورتِ گُردیو پارس پرس پرا ۔۔
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥	----	گُردیو تِیرتھُ انّمرِت سرووُر گُر گِیان مجنُ اپرنّپرا ۔۔
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥	----	گُردیو کرتا سبھِ پاپ ہرتا گُردیوپِتت پوِت کرا ۔۔
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥	----	گُردیو آدِ جُگادِ جُگُ جُگُ گُردیو منّتُ ہرِ جپِ اُدھرا ۔۔
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥	----	گُردیو سنّگتِ پّربھ میلِ کرِ کِرپا ہم مُوڑ پاپی جِتُ لگِ ترا ۔۔
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥	----	گُردیو ستِگُرُ پاربّرہمُ پریسرُ گُردیو نانک ہرِ نمسکرا ۔۔1۔۔

سلوکُ ـ ـ	----	ਸਲੋਕੁ ॥
آپہِ کِیِا کرائِیا آپہِ کرنےَ جوگُ ـ ـ	----	ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥
نانکؑ ایکو روِ رہِیا دُوسر ہویا ن ہوگُ ـ ـ 1 ـ ـ	----	ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥੧॥
پئُڑی ـ ـ	----	ਪਉੜੀ ॥
اوئنّ سادھ سِتگُر نمسکارنّ ـ ـ	----	ਓਅੰ ਸਾਧ ਸਤਿਗੁਰ ਨਮਸਕਾਰੰ ॥
آدِ مدھِ انّتِ نِرنّکارنّ ـ ـ	----	ਆਦਿ ਮਧਿ ਅੰਤਿ ਨਿਰੰਕਾਰੰ ॥
آپہِ سُنّن آپہِ سُکھ آسن ـ ـ	----	ਆਪਹਿ ਸੁੰਨ ਆਪਹਿ ਸੁਖ ਆਸਨ ॥
آپہِ سُنت آپ ہی جاسن ـ ـ	----	ਆਪਹਿ ਸੁਨਤ ਆਪ ਹੀ ਜਾਸਨ ॥
آپن آپُ آپہِ اُپائِئو ـ ـ	----	ਆਪਨ ਆਪੁ ਆਪਹਿ ਉਪਾਇਓ ॥
آپہِ باپ آپ ہی مائِئو ـ ـ	----	ਆਪਹਿ ਬਾਪ ਆਪ ਹੀ ਮਾਇਓ ॥
آپہِ سوکھم آپہِ استھُولا ـ ـ	----	ਆਪਹਿ ਸੂਖਮ ਆਪਹਿ ਅਸਥੂਲਾ ॥
لکھی ن جائی نانک لیِلا ـ ـ 1 ـ ـ	----	ਲਖੀ ਨ ਜਾਈ ਨਾਨਕ ਲੀਲਾ ॥੧॥
کرِ کِرپا پ٘ربھ دِین دئِیالا ـ ـ	----	ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
تیرے سنّتن کی منُ ہوءِ روالا ـ ـ رہاءُ ـ ـ	----	ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥
سلوکُ ـ ـ	----	ਸਲੋਕੁ ॥
نِرنّکار آکار آپِ نِرگُن سرگُن ایک ـ ـ	----	ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥

ایکہِ ایک بکھانو نانک ایک انیک ـ ـ1ـ ـ	----	ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥
پئُڑی ـ ـ	----	ਪਉੜੀ ॥
اوئںّ گُرمُکھِ کیئو اکارا ـ ـ	----	ਓਅੰ ਗੁਰਮੁਖਿ ਕੀਓ ਅਕਾਰਾ ॥
ایکہِ سُوتِ پروونہارا ـ ـ	----	ਏਕਹਿ ਸੂਤਿ ਪਰੋਵਨਹਾਰਾ ॥
بھِنّن بھِنّن ترّےَ گُنٹ بِستھارنّ ـ ـ	----	ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥
نِرگُن تے سرگُن دِرّسٹارنّ ـ ـ	----	ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥
سگل بھاتِ کرِ کرہِ اُپائِئو ـ ـ	----	ਸਗਲ ਭਾਤਿ ਕਰਿ ਕਰਹਿ ਉਪਾਇਓ ॥
جنم مرن من موہُ بڈھائِئو ـ ـ	----	ਜਨਮ ਮਰਨ ਮਨ ਮੋਹੁ ਬਢਾਇਓ ॥
دُہُو بھاتِ تے آپ نِرارا ـ ـ	----	ਦੁਹੂ ਭਾਤਿ ਤੇ ਆਪਿ ਨਿਰਾਰਾ ॥
نانک انّتُ ن پاراوارا ـ ـ2ـ ـ	----	ਨਾਨਕ ਅੰਤੁ ਨ ਪਾਰਾਵਾਰਾ ॥੨॥
سلوکُ ـ ـ	----	ਸਲੋਕੁ ॥
سیئی ساہ بھگونّت سے سچُ سنّپےَ ہرِ راسِ ـ ـ	----	ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥
نانک سچُ سُچِ پائیئےَ تِہ سنّتن کےَ پاسِ ـ ـ1ـ ـ	----	ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥
پوڑی ـ ـ	----	ਪਵੜੀ ॥
سسا ستِ ستِ ستِ سوئُو ـ ـ	----	ਸਸਾ ਸਤਿ ਸਤਿ ਸਤਿ ਸੋਊ ॥
ستِ پُرکھ تے بھِنّن ن کوئُو ـ ـ	----	ਸਤਿ ਪੁਰਖ ਤੇ ਭਿੰਨ ਨ ਕੋਊ ॥

سوئُو سرنِ پرے جِہ پاینّ --	----	ਸੋਊ ਸਰਨਿ ਪਰੈ ਜਿਹ ਪਾਯੰ ॥
سِمرِ سِمرِ گُن گاءِ سُناینّ --	----	ਸਿਮਰਿ ਸਿਮਰਿ ਗੁਨ ਗਾਇ ਸੁਨਾਯੰ ॥
سنّسے بھرمُ نہی کچھُ بِیاپت --	----	ਸੰਸੈ ਭਰਮੁ ਨਹੀ ਕਛੁ ਬਿਆਪਤ ॥
پّرگٹ پّرتاپُ تاہُو کو جاپت --	----	ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥
سو سادھو اِہ پہچُنہارا --	----	ਸੋ ਸਾਧੂ ਇਹ ਪਹੁਚਨਹਾਰਾ ॥
نانک تا کے سد بلِہارا --3--	----	ਨਾਨਕ ਤਾ ਕੈ ਸਦ ਬਲਿਹਾਰਾ ॥੩॥
سلوکُ --	----	ਸਲੋਕੁ ॥
دھنُ دھنُ کہا پُکارتے مائِیا موہ سبھ کُور --	----	ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥
نام بِہُونے نانکا ہوت جات سبھُ دھُور --1--	Page# [251]	ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥
پوڑی --	----	ਪਵੜੀ ॥
دھدھا دھُورِ پُنِیت تیرے جنُویا --	----	ਧਧਾ ਧੂਰਿ ਪੁਨੀਤ ਤੇਰੇ ਜਨੂਆ ॥
دھنِ تیئُو جِہ رُچ اِیا منُویا --	----	ਧਨਿ ਤੇਊ ਜਿਹ ਰੁਚ ਇਆ ਮਨੂਆ ॥
دھنُ نہی باچھہِ سُرگ ن آچھہِ --	----	ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥
اتِ پّرءِ پّرِیتِ سادھ رج راچہِ --	----	ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥
دھنّدھے کہا بِیاپہِ تاہُو --	----	ਧੰਧੇ ਕਹਾ ਬਿਆਪਹਿ ਤਾਹੂ ॥
جو ایک چھاڈِ ان کتہِ ن جاہُو --	----	ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥
جا کے ہیئے دِیئو پّربھ نام --	----	ਜਾ ਕੈ ਹੀਐ ਦੀਓ ਪ੍ਰਭ ਨਾਮ ॥

ناںک سادھ پُورن بھگوان --4--	----	ਨਾਨਕ ਸਾਧ ਪੂਰਨ ਭਗਵਾਨ ॥੪॥
سلوک --	----	ਸਲੋਕ ॥
اِنک بھیکھ ارُ گیان دھِیان منہٹھ مِلِئۓ ن کوءِ --	----	ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥
کہُ نانک کِرپا بھئی بھگتُ گیانی سوءِ --1--	----	ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥
پئُڑی --	----	ਪਉੜੀ ॥
گنّگا گیانُ نہی مُکھ باتءُ --	----	ਙੰਙਾ ਙਿਆਨੁ ਨਹੀ ਮੁਖ ਬਾਤਉ ॥
اِنک جُگتِ ساستّر کرِ بھاتءُ --	----	ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥
گیانی سوءِ جا کے دّرڑ سوئُو --	----	ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥
کہت سُنت کچھُ جوگُ ن ہوئُو --	----	ਕਹਤ ਸੁਨਤ ਕਛੁ ਜੋਗੁ ਨ ਹੋਊ ॥
گیانی رہت آگیا دّرڑُ جا کے --	----	ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥
اُسن سِیت سمسرِ سبھ تا کے --	----	ਉਸਨ ਸੀਤ ਸਮਸਰਿ ਸਭ ਤਾ ਕੈ ॥
گیانی تتُ گُرمُکھِ بیچاری --	----	ਙਿਆਨੀ ਤਤੁ ਗੁਰਮੁਖਿ ਬੀਚਾਰੀ ॥
نانک جا کءُ کِرپا دھاری --5--	----	ਨਾਨਕ ਜਾ ਕਉ ਕਿਰਪਾ ਧਾਰੀ ॥੫॥
سلوک --	----	ਸਲੋਕੁ ॥
آون آۓ سّرِسٹِ مہِ بِنُ بُوجھے پسُ ڈھور --	----	ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥

نانکؔ گرُمکھِ سو بُجھےَ جا کےَ بھاگ متھور --1--	----	ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥
پئُڑی --	----	ਪਉੜੀ ॥
یا جُگ مہِ ایکہِ کءُ آئِیا --	----	ਯਾ ਜੁਗ ਮਹਿ ਏਕਹਿ ਕਉ ਆਇਆ ॥
جنمت موہِئو موہنی مائِیا --	----	ਜਨਮਤ ਮੋਹਿਓ ਮੋਹਨੀ ਮਾਇਆ ॥
گربھ کُنّٹ مہِ اُردھ تپ کرتے --	----	ਗਰਭ ਕੁੰਟ ਮਹਿ ਉਰਧ ਤਪ ਕਰਤੇ ॥
ساسِ ساسِ سِمرت پرؔبھُ رہتے --	----	ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥
اُرجھِ پرے جو چھوڈِ چھڈانا --	----	ਉਰਝਿ ਪਰੇ ਜੋ ਛੋਡਿ ਛਡਾਨਾ ॥
دیونہارُ منہِ بِسرانا --	----	ਦੇਵਨਹਾਰੁ ਮਨਹਿ ਬਿਸਰਾਨਾ ॥
دھارہُ کِرپا جِسہِ گُسائی --	----	ਧਾਰਹੁ ਕਿਰਪਾ ਜਿਸਹਿ ਗੁਸਾਈ ॥
اِت اُت نانکؔ تِسُ بِسرہُ ناہی --6--	----	ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥
سلوکُ --	----	ਸਲੋਕੁ ॥
آوت ہُکمِ[1] بِناس ہُکمِ[2] آگِیا بھِنّن ن کوءِ -- | [1]حُکمِ- [2]حُکمِ-	----	ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥
آون جانا تِہ مٹےَ نانکؔ جِہ منِ سوءِ --1--	----	ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥
پئُڑی --	----	ਪਉੜੀ ॥
ایئُو جیء بہُتُ گربھ واسے --	----	ਏਉ ਜੀਅ ਬਹੁਤੁ ਗ੍ਰਭ ਵਾਸੇ ॥
موہ مگن مِیٹھ جونِ پھاسے --	----	ਮੋਹ ਮਗਨ ਮੀਠ ਜੋਨਿ ਫਾਸੇ ॥

اِنِ مائِیا ترّےَ گُنڑ بسِ کینے --	----	ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥
آپن موہ گھٹے گھٹِ دِنے --	----	ਆਪਨ ਮੋਹ ਘਟੇ ਘਟਿ ਦੀਨੇ ॥
اے ساجن کچھُ کہہُ اُپائِیا --	----	ਏ ਸਾਜਨ ਕਛੁ ਕਹਹੁ ਉਪਾਇਆ ॥
جا تے ترءُ بِکھم اِہ مائِیا --	----	ਜਾ ਤੇ ਤਰਉ ਬਿਖਮ ਇਹ ਮਾਇਆ ॥
کرِ کِرپا ستسنّگ مِلاۓ --	----	ਕਰਿ ਕਿਰਪਾ ਸਤਸੰਗਿ ਮਿਲਾਏ ॥
نانکُ تا کےَ نِکٹِ ن ماۓ --7--	----	ਨਾਨਕ ਤਾ ਕੈ ਨਿਕਟਿ ਨ ਮਾਏ ॥੭॥
سلوکُ --	----	ਸਲੋਕੁ ॥
کِرت کماون سُبھ اسُبھ کینے تِنِ پرّبھِ آپ --	----	ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥
پسُ آپن ہءُ ہءُ کرےَ نانکُ بِنُ ہرِ کہا کماتِ --1--	----	ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥
پئُڑی --	----	ਪਉੜੀ ॥
ایکہِ آپ کراونہارا --	----	ਏਕਹਿ ਆਪਿ ਕਰਾਵਨਹਾਰਾ ॥
آپہِ پاپ پُنّن بِستھارا --	----	ਆਪਹਿ ਪਾਪ ਪੁੰਨ ਬਿਸਥਾਰਾ ॥
اِیا جُگ جِتُ جِتُ آپہِ لائِئو --	----	ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥
سو سو پائِئو جُ آپ دِوائِئو --	----	ਸੋ ਸੋ ਪਾਇਓ ਜੁ ਆਪਿ ਦਿਵਾਇਓ ॥
اُیا کا انّتُ ن جانےَ کوئُو --	----	ਉਆ ਕਾ ਅੰਤੁ ਨ ਜਾਨੈ ਕੋਊ ॥
جو جو کرےَ سوئُو پھُنِ ہوئُو --	----	ਜੋ ਜੋ ਕਰੈ ਸੋਊ ਫੁਨਿ ਹੋਊ ॥
ایکہِ تے سگلا بِستھارا --	----	ਏਕਹਿ ਤੇ ਸਗਲਾ ਬਿਸਥਾਰਾ ॥

نانک آپ سوارنہارا --8--	----	ਨਾਨਕ ਆਪਿ ਸਵਾਰਨਹਾਰਾ ॥੮॥
سلوکُ --	----	ਸਲੋਕੁ ॥
راچِ رہے بنِتا بنود کُسم رنّگ بِکھ سور --	----	ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥
نانک تہِ سرنی پرءُ بِنس جاءِ مےَ مور --1--	----	ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥
پئُڑی --	Page# [252]	ਪਉੜੀ ॥
رے من بِنُ ہرِ جہ رچہُ تہ تہ بنّدھن پاہِ --	----	ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥
جِہ بِدھِ کتہُو ن چھُوٹیِئےَ ساکت تیئُو کماہِ --	----	ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥
ہءُ ہءُ کرتے کرم رت تا کو بھارُ اپھار --	----	ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥
پ٘ریِتِ نہی جءُ نام سِءُ تءُ ایئُو کرم بِکار --	----	ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥
بادھے جم کی جیوری مِیٹھی مائِیا رنّگ --	----	ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥
بھ٘رم کے موہے نہ بُجھہِ سو پ٘ربھُ سدہُو سنّگ --	----	ਭ੍ਰਮ ਕੇ ਮੋਹੇ ਨਹ ਬੂਝਹਿ ਸੋ ਪ੍ਰਭੁ ਸਦਹੂ ਸੰਗ ॥

لِکھےَ گنٔت ن چھُوٹِۓَ کاچی بھِیتِ ن سُدھِ --	----	ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥
جِسہِ بُجھاۓ نانکا تِہ گُرمُکھِ نِرمل بُدھِ --9--	----	ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥
سلوکُ --	----	ਸਲੋਕੁ ॥
ٹُوٹے بنّدھن جاسُ کے ہویا سادھُو سنّگُ --	----	ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥
جو راتے رنّگ ایک کےَ نانک گُوڑا رنّگُ --1--	----	ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥
پئُڑی --	----	ਪਉੜੀ ॥
رارا رنّگہُ اِیا منُ اپنا --	----	ਰਾਰਾ ਰੰਗਹੁ ਇਆ ਮਨੁ ਅਪਨਾ ॥
ہرِ ہرِ نامُ جپہُ جپُ رسنا --	----	ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥
رے رے درگہ کہےَ ن کوئُو --	----	ਰੇ ਰੇ ਦਰਗਹ ਕਹੈ ਨ ਕੋਊ ॥
آءُ بَیٹھُ آدرُ سُبھ دیئُو --	----	ਆਉ ਬੈਠੁ ਆਦਰੁ ਸੁਭ ਦੇਊ ॥
اُیا مہلی[1] پاوہِ تُو باسا -- | [1]محلی-	----	ਉਆ ਮਹਲੀ ਪਾਵਹਿ ਤੂ ਬਾਸਾ ॥
جنم مرن نہ ہوءِ بِناسا --	----	ਜਨਮ ਮਰਨ ਨਹ ਹੋਇ ਬਿਨਾਸਾ ॥
مستکِ کرمُ لِکھِئو دھُرِ جا کےَ --	----	ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥
ہرِ سنّپےَ نانک گھرِ تا کےَ --10--	----	ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥
سلوکُ --	----	ਸਲੋਕੁ ॥

لالچ جھوٹھ بِکار موہ بِیاپت مُوڑے انّدھ ـ ـ	----	ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥
لاگِ پرے دُرگنّدھ سِءُ نانکؑ مائِیا بنّدھ ـ ـ1ـ ـ	----	ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥
پئُڑی ـ ـ	----	ਪਉੜੀ ॥
للا لپٹِ بِکھےَ رس راتے ـ ـ	----	ਲਲਾ ਲਪਟਿ ਬਿਖੈ ਰਸ ਰਾਤੇ ॥
اہنّبُدھِ مائِیا مد ماتے ـ ـ	----	ਅਹੰਬੁਧਿ ਮਾਇਆ ਮਦ ਮਾਤੇ ॥
اِیا مائِیا مہِ جنمہِ مرنا ـ ـ	----	ਇਆ ਮਾਇਆ ਮਹਿ ਜਨਮਹਿ ਮਰਨਾ ॥
جِءُ جِءُ ہُکمُ[1] تِوےَ تِءُ کرنا ـ ـ | [1]حُکمُ۔	----	ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥
کوئُو اُون ن کوئُو پُورا ـ ـ	----	ਕੋਊ ਊਨ ਨ ਕੋਊ ਪੂਰਾ ॥
کوئُو سُگھرُ ن کوئُو مُورا ـ ـ	----	ਕੋਊ ਸੁਘਰੁ ਨ ਕੋਊ ਮੂਰਾ ॥
جِتُ جِتُ لاوہُ تِتُ تِتُ لگنا ـ ـ	----	ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
نانک ٹھاکُر سدا الِپنا ـ ـ11ـ ـ	----	ਨਾਨਕ ਠਾਕੁਰ ਸਦਾ ਅਲਿਪਨਾ ॥੧੧॥
سلوکُ ـ ـ	----	ਸਲੋਕੁ ॥
لال گُپال گوبِنّد پرّبھ گہِر گنّبھیِر اتھاہ ـ ـ	----	ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥
دُوسر ناہی اور کو نانکؑ بیپرواہ ـ ـ1ـ ـ	----	ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥
پئُڑی ـ ـ	----	ਪਉੜੀ ॥

للا تا کےَ لوے ن کوئُو --	----	ਲਲਾ ਤਾ ਕੈ ਲਵੈ ਨ ਕੋਊ ॥
ایکہِ آپ اور نہ ہوئُو --	----	ਏਕਹਿ ਆਪਿ ਅਵਰ ਨਹ ਹੋਊ ॥
ہوونہارُ ہوت سد آئیا --	----	ਹੋਵਨਹਾਰੁ ਹੋਤ ਸਦ ਆਇਆ ॥
اُیا کا انّتُ ن کاہُو پائِیا --	----	ਉਆ ਕਾ ਅੰਤੁ ਨ ਕਾਹੂ ਪਾਇਆ ॥
کِیٹ ہستِ مہِ پُور سمانے --	----	ਕੀਟ ਹਸਤਿ ਮਹਿ ਪੂਰ ਸਮਾਨੇ ॥
پّرگٹ پُرکھ سبھ ٹھائُو جانے --	----	ਪ੍ਰਗਟ ਪੁਰਖ ਸਭ ਠਾਊ ਜਾਨੇ ॥
جا کءُ دِینو ہرِ رسُ اپنا --	----	ਜਾ ਕਉ ਦੀਨੋ ਹਰਿ ਰਸੁ ਅਪਨਾ ॥
نانک گُرمکھِ ہرِ ہرِ تِہ جپنا --12--	----	ਨਾਨਕ ਗੁਰਮਖਿ ਹਰਿ ਹਰਿ ਤਿਹ ਜਪਨਾ ॥੧੨॥
سلوکُ --	----	ਸਲੋਕੁ ॥
آتم رسُ جِہ جانِیا ہرِ رنگ سہجے مانُْ --	----	ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥
نانک دھنِ دھنِ دھنِّ جن آئے تے پروانُْ --1--	----	ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥
پئُڑی --	----	ਪਉੜੀ ॥
آئِیا سپھل تاہُو کو گنیئَ --	----	ਆਇਆ ਸਫਲ ਤਾਹੂ ਕੋ ਗਨੀਐ ॥
جاسُ رسن ہرِ ہرِ جسُ بھنیئَ --	----	ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥
آءِ بسہِ سادھُو کے سنّگےَ --	----	ਆਇ ਬਸਹਿ ਸਾਧੂ ਕੈ ਸੰਗੈ ॥
اندِنُ نام دھِیاوہِ رنّگے --	----	ਅਨਦਿਨੁ ਨਾਮ ਧਿਆਵਹਿ ਰੰਗੇ ॥
آوت سو جنُ نامہِ راتا --	----	ਆਵਤ ਸੋ ਜਨੁ ਨਾਮਹਿ ਰਾਤਾ ॥

جا کءُ دئِیا مئِیا بِدھاتا --	----	ਜਾ ਕਉ ਦਇਆ ਮਇਆ ਬਿਧਾਤਾ ॥
ایکہِ آون پھِرِ جوِن ن آئِیا --	----	ਏਕਹਿ ਆਵਨ ਫਿਰਿ ਜੋਨਿ ਨ ਆਇਆ ॥
نانکؑ ہرِ کےَ درسِ سمائِیا --13--	----	ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥
سلوکُ --	----	ਸਲੋਕੁ ॥
یاسُ جپت منِ ہوءِ انںدُ بِنسےَ دوُجا بھاءُ --	----	ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥
دُوکھُ درد ترِسنا بُجھےَ نانکؑ نامِ سماءُ --1--	----	ਦੂਖੁ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥
پئُڑی --	Page# [253]	ਪਉੜੀ ॥
یِا جارءُ دُرمتِ دوئُو --	----	ਯਯਾ ਜਾਰਉ ਦੁਰਮਤਿ ਦੋਊ ॥
تِسہِ تیاگِ سُکھ سہجے سوئُو --	----	ਤਿਸਹਿ ਤਿਆਗਿ ਸੁਖ ਸਹਜੇ ਸੋਊ ॥
یِا جاءِ پرہُ سنّت سرنا --	----	ਯਯਾ ਜਾਇ ਪਰਹੁ ਸੰਤ ਸਰਨਾ ॥
جِہ آسر اِیا بھوجلُ ترنا --	----	ਜਿਹ ਆਸਰ ਇਆ ਭਵਜਲੁ ਤਰਨਾ ॥
یِا جنمِ ن آوےَ سوئُو --	----	ਯਯਾ ਜਨਮਿ ਨ ਆਵੈ ਸੋਊ ॥
ایک نام لے منہِ پروئُو --	----	ਏਕ ਨਾਮ ਲੇ ਮਨਹਿ ਪਰੋਊ ॥
یِا جنمُ ن ہارِیےَ گُر پوُرے کی ٹیک --	----	ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥
نانکؑ تِہ سُکھُ پائِیا جا کے ہیئرےَ ایک --14--	----	ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥

سلوکُ --	----	ਸਲੋਕੁ ॥
اَنّترِ من تن بسِ رہے اِیت اُوت کے مِیت --	----	ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
گُرِ پُورےَ اُپدیسِیا نانک جپِیےَ نِیت --1--	----	ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
پئُڑی --	----	ਪਉੜੀ ॥
اندِنُ سِمرہُ تاسُ کءُ جو انّتِ سہائی ہوءِ --	----	ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥
اِہ بِکھِیا دِن چارِ چھِء چھاڈِ چلِئو سبھُ کوءِ --	----	ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥
کا کو مات پِتا سُت دھِیا --	----	ਕਾ ਕੋ ਮਾਤ ਪਿਤਾ ਸੁਤ ਧੀਆ ॥
گ٘رِہ بنِتا کچھُ سنّگِ ن لِیا --	----	ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥
اَیسی سنّچِ جُ بِنست ناہی --	----	ਐਸੀ ਸੰਚਿ ਜੁ ਬਿਨਸਤ ਨਾਹੀ ॥
پتِ سیتی اپُنےَ گھرِ جاہی --	----	ਪਤਿ ਸੇਤੀ ਅਪੁਨੈ ਘਰਿ ਜਾਹੀ ॥
سادھسنّگِ کلِ کیِرتنُ گائِیا --	----	ਸਾਧਸੰਗਿ ਕਲਿ ਕੀਰਤਨੁ ਗਾਇਆ ॥
نانک تے تے بہُرِ ن آئِیا --15--	----	ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
سلوکُ --	----	ਸਲੋਕੁ ॥

اتِ سُنّدر کُلِین چتُر مُکھِ گِیانی دھنونّت --	----	ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
مِرتک کہیئہِ نانکا جِہ پرِیتِ نہی بھگونّت --1--	----	ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
پئُڑی --	----	ਪਉੜੀ ॥
گنّگا کھٹُ ساسترّ ہوءِ گِیاتا --	----	ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥
پُورکُ کنّبھک ریچک کرماتا --	----	ਪੂਰਕੁ ਕੁੰਭਕ ਰੇਚਕ ਕਰਮਾਤਾ ॥
گِیان دھِیان تیرتھ اِسنانی --	----	ਙਿਆਨ ਧਿਆਨ ਤੀਰਥ ਇਸਨਾਨੀ ॥
سومپاک اپرس اُدِیانی --	----	ਸੋਮਪਾਕ ਅਪਰਸ ਉਦਿਆਨੀ ॥
رام نام سنّگِ منِ نہی ہیتا --	----	ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥
جو کچھُ کینو سوئُو انیتا --	----	ਜੋ ਕਛੁ ਕੀਨੋ ਸੋਊ ਅਨੇਤਾ ॥
اُیا تے اُوتمُ گنءُ چنّڈالا --	----	ਉਆ ਤੇ ਊਤਮੁ ਗਨਉ ਚੰਡਾਲਾ ॥
نانک جِہ منِ بسہِ گُپالا --16--	----	ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥
سلوکُ --	----	ਸਲੋਕੁ ॥
کُنّٹ چارِ دہ دِس بھرمے کرم کِرتِ کی ریکھ --	----	ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
سُوکھ دُوکھ مُکتِ جونِ نانک لِکھِئو لیکھ --1--	----	ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
پوڑی --	----	ਪਵੜੀ ॥

ککا کارن کرتا سوئُو ــــ	----	ਕਕਾ ਕਾਰਨ ਕਰਤਾ ਸੋਊ ॥
لِکھِئو لیکھُ ن میٹّت کوئُو ــــ	----	ਲਿਖਿਓ ਲੇਖੁ ਨ ਮੇਟਤ ਕੋਊ ॥
نہی ہوت کچھُ دوئُو بارا ــــ	----	ਨਹੀ ਹੋਤ ਕਛੁ ਦੋਊ ਬਾਰਾ ॥
کرنَیہارُ ن بھُولنہارا ــــ	----	ਕਰਨੈਹਾਰੁ ਨ ਭੂਲਨਹਾਰਾ ॥
کاہُو پنّتھُ دِکھارےَ آپےَ ــــ	----	ਕਾਹੂ ਪੰਥੁ ਦਿਖਾਰੈ ਆਪੈ ॥
کاہُو اُدِیان بھّرمت پچھُتاپےَ ــــ	----	ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥
آپن کھیلُ آپ ہی کینو ــــ	----	ਆਪਨ ਖੇਲੁ ਆਪ ਹੀ ਕੀਨੋ ॥
جو جو دِینو سُ نانکُ لینو ــــ17ــــ	----	ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
سلوکُ ــــ	----	ਸਲੋਕੁ ॥
کھات کھرچت[1] بِلچھت رہے ٹُوٹِ ن جاہِ بھنّڈار ــــ | [1]خرچت۔	----	ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
ہرِ ہرِ جپت انیکُ جن نانکُ ناہِ سُمار[1] ــــ1ــــ | [1]شُمار۔	----	ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
پئُڑی ــــ	----	ਪਉੜੀ ॥
کھکھا کھُونا کچھُ نہی تِسُ سنّمّرتھ کےَ پاہِ ــــ	----	ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
جو دینا سو دے رہِئو بھاوےَ تہ تہ جاہِ ــــ	----	ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥

کھرچُ کھجانا[1] نام دھنُ اِیا بھگتن کی راسِ --	[1]خزانا-	----	ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
کھِما گرِیبی[1] اند سہج جپت رہہِ گُنٹاس --	[1]غرِیبی-	----	ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
کھیلہِ بِگسہِ اند سِءُ جا کءُ ہوت کرِّپال --	----	ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
سدِیو گنِیو[1] سُہاونے رام نام گرِّہِ مال --	[1]غنِیو-	----	ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
کھیدُ ن دُوکھُ ن ڈانُ تِہ جا کءُ ندرِ کری --	----	ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥
نانک جو پرّبھ بھاݨیا پُوری تِنا پری --18--	----	ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
سلوکُ --	Page# [254]	ਸਲੋਕੁ ॥
گنِ مِنِ دیکھہُ منۓ ماہِ سرپر چلنو لوگ --	----	ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥
آس انِت گُرمُکھِ مٹۓ نانک نام اروگ --1--	----	ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥
پئُڑی --	----	ਪਉੜੀ ॥

گگا گوبِد گُن روہُ ساسِ ساسِ جپِ نِیت --	-----	ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥
کہا بِساسا دیہ کا بِلم ن کرِہو مِیت --	-----	ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥
نہ بارِک نہ جوبنےَ نہ بِردھی کچھُ بنّدھُ --	-----	ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥
اوہ بیرا نہ بُوجھیےَ ج ءُ آءِ پرےَ جم پھنّدھُ --	-----	ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥
گیانی دھِیانی چتُر پیکھِ رہنُ نہی اِہ ٹھاءِ --	-----	ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥
چھاڈِ چھاڈِ سگلی گئی مُوڑ تہا لپٹاہِ --	-----	ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥
گُر پرسادِ سِمرت رہےَ جاہُو مستکِ بھاگ --	-----	ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥
نانک آئے سپھل تے جا کءُ پِرِیہِ سُہاگ --19--	-----	ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥
سلوکُ --	-----	ਸਲੋਕੁ ॥
گھوکھے ساستر بید سبھ آن ن کتھت ءُ کوءِ --	-----	ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥

آدِ جُگادی ہُݨِ ہووت نانکُ اکے سوءِ --1--	----	ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥
پئُڑی --	----	ਪਉੜੀ ॥
گھگھا گھالہُ منہِ ایہ بِنُ ہرِ دُوسر ناہِ --	----	ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥
نہ ہویا نہ ہوونا جت کت اوہی سماہِ --	----	ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥
گھُولہِ تءُ من جءُ آوہِ سرنا --	----	ਘੂਲਹਿ ਤਉ ਮਨ ਜਉ ਆਵਹਿ ਸਰਨਾ ॥
نام تتُ کلِ مہِ پُنہچرنا --	----	ਨਾਮ ਤਤੁ ਕਲਿ ਮਹਿ ਪੁਨਹਚਰਨਾ ॥
گھالِ گھالِ انِکُ پچھُتاوہِ --	----	ਘਾਲਿ ਘਾਲਿ ਅਨਿਕ ਪਛੁਤਾਵਹਿ ॥
بِنُ ہرِ بھگتِ کہا تھِتِ پاوہِ --	----	ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥
گھولِ مہا رسُ انمّرِتُ تِہ پِییا --	----	ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥
نانکُ ہرِ گُرِ جا کءُ دِییا --20--	----	ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥
سلوکُ --	----	ਸਲੋਕੁ ॥
گݨِ گھالے سبھ دِوس ساس نہ بڈھن گھٹن تِلُ سار --	----	ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥

جِیون لورہِ بھرم موہ نانکؑ تیئُو گوار ۔۔1۔۔	----	ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥
پئُڑی ۔۔	----	ਪਉੜੀ ॥
گنّگا گرّاسےَ کالُ تِہ جو ساکت پّربھِ کِین ۔۔	----	ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ ॥
انِکؑ جونِ جنمہِ مرہِ آتم رامُ ن چِین ۔۔	----	ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥
گِیان دھِیان تاہُو کؑءُ آۓ ۔۔	----	ਙਿਆਨ ਧਿਆਨ ਤਾਹੂ ਕਉ ਆਏ ॥
کرِ کِرپا جِہ آپ دِواۓ ۔۔	----	ਕਰਿ ਕਿਰਪਾ ਜਿਹ ਆਪਿ ਦਿਵਾਏ ॥
گنّتی گنّی نہی کوئُو چھُوٹےَ ۔۔	----	ਙਣਤੀ ਙਣੀ ਨਹੀ ਕੋਊ ਛੂਟੈ ॥
کاچی گاگرِ سرپر پھُوٹےَ ۔۔	----	ਕਾਚੀ ਗਾਗਰਿ ਸਰਪਰ ਫੂਟੈ ॥
سو جِیوت جِہ جِیوت جِپیا ۔۔	----	ਸੋ ਜੀਵਤ ਜਿਹ ਜੀਵਤ ਜਪਿਆ ॥
پّرگٹ بھۓ نانکؑ نہ چھپِیا ۔۔21۔۔	----	ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥
سلوکُ ۔۔	----	ਸਲੋਕੁ ॥
چِتِ چِتوءُ چرݨارِبنّد اُودھ کول بِگسانْت ۔۔	----	ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥
پّرگٹ بھۓ آپہِ گوبِنّد[1] نانکؑ سنّت متانْت ۔۔1۔۔ | [1] گوبِنّد۔	----	ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ ॥੧॥
پئُڑی ۔۔	----	ਪਉੜੀ ॥

چچا چرن کمل گُر لاگا --	----	ਚਚਾ ਚਰਨ ਕਮਲ ਗੁਰ ਲਾਗਾ ॥
دھن دھنِ اُیا دِن سنّجوگ سبھاگا --	----	ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥
چارِ کُنّٹ دہ دِس بھّرمِ آئِئو --	----	ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥
بھئی کّرِپا تب درسنُ پائِئو --	----	ਭਈ ਕ੍ਰਿਪਾ ਤਬ ਦਰਸਨੁ ਪਾਇਓ ॥
چار بِچار بِنسِئو سبھ دُوِیا --	----	ਚਾਰ ਬਿਚਾਰ ਬਿਨਸਿਓ ਸਭ ਦੂਆ ॥
سادھسنّگِ منُ نِرمل ہُوِیا --	----	ਸਾਧਸੰਗਿ ਮਨੁ ਨਿਰਮਲ ਹੂਆ ॥
چِنّت بِساری ایک دّرِسٹیتا --	----	ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥
نانک گِیان انّجنُ جِہ نیتّرا --22--	----	ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥
سلوکُ --	----	ਸਲੋਕੁ ॥
چھاتی سِیتل منُ سُکھی چھنّت گوِبِد گُن گاءِ --	----	ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥
اَیسی کِرپا کرہُ پّربھ نانک داس دساءِ --1--	----	ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥
پئُڑی --	----	ਪਉੜੀ ॥
چھچھا چھوہرے داس تُمارے --	----	ਛਛਾ ਛੋਹਰੇ ਦਾਸ ਤੁਮਾਰੇ ॥
داس داسن کے پانِیہارے --	----	ਦਾਸ ਦਾਸਨ ਕੇ ਪਾਨੀਹਾਰੇ ॥
چھچھا چھارُ ہوت تیرے سنّتا --	----	ਛਛਾ ਛਾਰੁ ਹੋਤ ਤੇਰੇ ਸੰਤਾ ॥
اپنی کّرِپا کرہُ بھگونّتا --	Page# [255]	ਅਪਨੀ ਕ੍ਰਿਪਾ ਕਰਹੁ ਭਗਵੰਤਾ ॥
چھاڈِ سِیانپ بہُ چتُرائی --	----	ਛਾਡਿ ਸਿਆਨਪ ਬਹੁ ਚਤੁਰਾਈ ॥

سنّتن کی من ٹیک ٹِکائی --	----	ਸੰਤਨ ਕੀ ਮਨ ਟੇਕ ਟਿਕਾਈ ॥
چھارُ کی پُتری پرم گتِ پائی --	----	ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
نانک جا کءُ سنّت سہائی --23--	----	ਨਾਨਕ ਜਾ ਕਉ ਸੰਤ ਸਹਾਈ ॥੨੩॥
سلوکُ --	----	ਸਲੋਕੁ ॥
جور[1] جُلم[2] پھُولہِ گھنو کاچی دیہ بِکار -- | [1]زور- [2]ظُلم-	----	ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
اہنّبُدھِ بنّدھن پرے نانک نام چھُٹار --1--	----	ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
پئُڑی --	----	ਪਉੜੀ ॥
ججا جانےَ ہءُ کچھُ ہُویا --	----	ਜਜਾ ਜਾਨੈ ਹਉ ਕਛੁ ਹੂਆ ॥
بادھِئو جِءُ نلِنی بھ٘رمِ سُویا --	----	ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥
جءُ جانےَ ہءُ بھگتُ گِیانی --	----	ਜਉ ਜਾਨੈ ਹਉ ਭਗਤੁ ਗਿਆਨੀ ॥
آگےَ ٹھاکُرِ تِلُ نہی مانی --	----	ਆਗੈ ਠਾਕੁਰਿ ਤਿਲੁ ਨਹੀ ਮਾਨੀ ॥
جءُ جانےَ مےَ کتھنی کرتا --	----	ਜਉ ਜਾਨੈ ਮੈ ਕਥਨੀ ਕਰਤਾ ॥
بِیاپاری بسُدھا جِءُ پھِرتا --	----	ਬਿਆਪਾਰੀ ਬਸੁਧਾ ਜਿਉ ਫਿਰਤਾ ॥
سادھسنّگِ جِہ ہئُمےَ ماری --	----	ਸਾਧਸੰਗਿ ਜਿਹ ਹਉਮੈ ਮਾਰੀ ॥
نانک تا کءُ ملے مُراری --24--	----	ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥
سلوکُ --	----	ਸਲੋਕੁ ॥

جھالاگھے اُٹھِ نامُ جپِ نِس باسُر آرادھِ --	----	ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
کاڑہا تُجھے َن بیاپئی نانک مٹے اُپادھِ --1--	----	ਕਾੜ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥
پئُڑی --	----	ਪਉੜੀ ॥
جھجھا جھُورنُ مٹے تُمارو --	----	ਝਝਾ ਝੂਰਨੁ ਮਿਟੈ ਤੁਮਾਰੋ ॥
رام نام سِءُ کرِ بِئُہارو --	----	ਰਾਮ ਨਾਮ ਸਿਉ ਕਰਿ ਬਿਉਹਾਰੋ ॥
جھُورت جھُورت ساکت مُویا --	----	ਝੂਰਤ ਝੂਰਤ ਸਾਕਤ ਮੂਆ ॥
جا کے رِدے ہوت بھاءُ بِییا --	----	ਜਾ ਕੈ ਰਿਦੈ ਹੋਤ ਭਾਉ ਬੀਆ ॥
جھرہِ کسنّمل پاپ تیرے منُویا --	----	ਝਰਹਿ ਕਸੰਮਲ ਪਾਪ ਤੇਰੇ ਮਨੂਆ ॥
انّمرِت کتھا سنتسنّگِ سُنُویا --	----	ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥
جھرہِ کام کرودھ دُرسٹائی --	----	ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥
نانک جا کءُ کرِپا گُسائی --25--	----	ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥
سلوکُ --	----	ਸਲੋਕੁ ॥
جتن کرہُ تُم انِک بِدھِ رہنُ ن پاوہُ میت --	----	ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
جیوت رہہُ ہرِ ہرِ بھجہُ نانک نام پرِیتِ --1--	----	ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
پوڑی --	----	ਪਵੜੀ ॥

جِنّہا جانٹہُ دِرڑُ سہی[1]
بِنَس جات ایہ ہیت -- | صہی[1]-
---- ਞੰਞਾ ਞਾਣਹੁ ਦ੍ਰਿੜੁ ਸਹੀ
ਬਿਨਸਿ ਜਾਤ ਏਹ ਹੇਤ ॥

گنّتی گنٹ ءُ ن گنٹ سکءُ
اُوٹھِ سِدھارے کیت --
---- ਗਣਤੀ ਗਣਉ ਨ ਗਣਿ ਸਕਉ
ਊਠਿ ਸਿਧਾਰੇ ਕੇਤ ॥

جوپیکھءُ سو بِنستءُ
کا سِءُ کرِیئےٗ سنّگُ --
---- ਞੋ ਪੇਖਉ ਸੋ ਬਿਨਸਤਉ
ਕਾ ਸਿਉ ਕਰੀਐ ਸੰਗੁ ॥

جانٹہُ اِیا بِدھِ سہی[1] چِت
جھُوٹھءُ مائیا رنّگُ -- | صہی[1]-
---- ਞਾਣਹੁ ਇਆ ਬਿਧਿ ਸਹੀ ਚਿਤ
ਝੂਠਉ ਮਾਇਆ ਰੰਗੁ ॥

جانٹت سوئی سنّتُ سُءِ
بھّرم تے کیچِت بھِنّن --
---- ਞਾਣਤ ਸੋਈ ਸੰਤੁ ਸੁਇ
ਭ੍ਰਮ ਤੇ ਕੀਚਿਤ ਭਿੰਨ ॥

انّدھ کُوپ تے تِہ کڈھہُ
جِہ ہووہُ سُپّرسنّن --
---- ਅੰਧ ਕੂਪ ਤੇ ਤਿਹ ਕਢਹੁ
ਜਿਹ ਹੋਵਹੁ ਸੁਪ੍ਰਸੰਨ ॥

جا کےَ ہاتھِ سمرتھ تے
کارن کرنےٗ جوگ --
---- ਞਾ ਕੈ ਹਾਥਿ ਸਮਰਥ ਤੇ
ਕਾਰਨ ਕਰਨੈ ਜੋਗ ॥

نانک تِہ اُستتِ کرءُ
جاہُو کیئو سنّجوگ --26--
---- ਨਾਨਕ ਤਿਹ ਉਸਤਤਿ ਕਰਉ
ਞਾਹੂ ਕੀਓ ਸੰਜੋਗ ॥੨੬॥

سلوکُ -- ---- ਸਲੋਕੁ ॥

ٹُوٹے بنّدھن جنم مرن
سادھ سیو سُکھُ پاءِ --
---- ਟੂਟੇ ਬੰਧਨ ਜਨਮ ਮਰਨ
ਸਾਧ ਸੇਵ ਸੁਖੁ ਪਾਇ ॥

نانکؑ منہُ ن بیسرے	----	ਨਾਨਕ ਮਨਹੁ ਨ ਬੀਸਰੈ
گُنؑ ندھِ گوبِد راءِ --1--		ਗੁਣ ਨਿਧਿ ਗੋਬਿਦ ਰਾਇ ॥੧॥
پئُڑی --	----	ਪਉੜੀ ॥
ٹہل کرہُ تءُ ایکؑ کی	----	ਟਹਲ ਕਰਹੁ ਤਉ ਏਕ ਕੀ
جا تے بّرِتھا ن کوءِ --		ਜਾ ਤੇ ਬ੍ਰਿਥਾ ਨ ਕੋਇ ॥
منِ تنِ مُکھِ ہیئَ بسے	----	ਮਨਿ ਤਨਿ ਮੁਖਿ ਹੀਐ ਬਸੈ
جو چاہہُ سو ہوءِ --		ਜੋ ਚਾਹਹੁ ਸੋ ਹੋਇ ॥
ٹہل مہل تا کءُ ملے	----	ਟਹਲ ਮਹਲ ਤਾ ਕਉ ਮਿਲੈ
جا کءُ سادھ کّرِپال --		ਜਾ ਕਉ ਸਾਧ ਕ੍ਰਿਪਾਲ ॥
سادھُو سنّگتِ تءُ بسے	----	ਸਾਧੂ ਸੰਗਤਿ ਤਉ ਬਸੈ
جءُ آپن ہوہِ دئِیال --		ਜਉ ਆਪਨ ਹੋਹਿ ਦਇਆਲ ॥
ٹوہے ٹاہے بہُ بھون	----	ਟੋਹੇ ਟਾਹੇ ਬਹੁ ਭਵਨ
بِنُ ناوے سُکھُ ناہِ --		ਬਿਨੁ ਨਾਵੈ ਸੁਖੁ ਨਾਹਿ ॥
ٹلہِ جام کے دُوت تِہ	----	ਟਲਹਿ ਜਾਮ ਕੇ ਦੂਤ ਤਿਹ
جُ سادھُو سنّگِ سماہِ --		ਜੁ ਸਾਧੂ ਸੰਗਿ ਸਮਾਹਿ ॥
بارِ بارِ جاءُ سنّت سدکے[1] -- | [1]صدقے-	----	ਬਾਰਿ ਬਾਰਿ ਜਾਉ ਸੰਤ ਸਦਕੇ ॥
نانکؑ پاپ بِناسے کدِ کے --27--	----	ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥
سلوکُ --	----	ਸਲੋਕੁ ॥

ٹھاک ن ہوتی تِنہُ دِرِ جِہ ہووہُ سُپّرسنّن --	----	ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
جو جن پّربھِ اُپنے کرے نانک تے دھن دھنّنِ --1--	----	ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥
پئُڑی --	Page# [256]	ਪਉੜੀ ॥
ٹھٹھا منُویا ٹھاہہِ ناہی --	----	ਠਠਾ ਮਨੂਆ ਠਾਹਹਿ ਨਾਹੀ ॥
جو سگل تِیاگِ ایکہِ لپٹاہی --	----	ਜੋ ਸਗਲ ਤਿਆਗਿ ਏਕਹਿ ਲਪਟਾਹੀ ॥
ٹھہکِ ٹھہکِ مائِیا سنّگِ مُوئے --	----	ਠਹਕਿ ਠਹਕਿ ਮਾਇਆ ਸੰਗਿ ਮੂਏ ॥
اُیا کےَ کُسل ن کتہُو ہُوئے --	----	ਉਆ ਕੈ ਕੁਸਲ ਨ ਕਤਹੂ ਹੂਏ ॥
ٹھانْڈھِ پری سنّتہ سنّگِ بسِیا --	----	ਠਾਂਢਿ ਪਰੀ ਸੰਤਹ ਸੰਗਿ ਬਸਿਆ ॥
انّمرِت نامُ تہا جیء رسِیا --	----	ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥
ٹھاکُر اُپنے جو جنُ بھائِیا --	----	ਠਾਕੁਰ ਅਪੁਨੇ ਜੋ ਜਨੁ ਭਾਇਆ ॥
نانک اُیا کا منُ سِیتلائِیا --28--	----	ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥
سلوکُ --	----	ਸਲੋਕੁ ॥
ڈنّڈئُتِ بنّدن انِک بار سرب کلا سمرتھ --	----	ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ڈولن تے راکھہُ پّربھو نانک دے کرِ ہتھ --1--	----	ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
پئُڑی --	----	ਪਉੜੀ ॥

ڈڈا ڈیرا اِہُ نہی جہ ڈیرا تہ جانُ --	----	ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥
اُیا ڈیرا کا سنّجمو گُر کے سبدِ پچھانُ --	----	ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥
اِیا ڈیرا کءُ سّرمُ کرِ گھالےَ --	----	ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥
جا کا تسُو نہی سنّگِ چالےَ --	----	ਜਾ ਕਾ ਤਸੂ ਨਹੀ ਸੰਗਿ ਚਾਲੈ ॥
اُیا ڈیرا کی سو مِتِ جانےَ --	----	ਉਆ ਡੇਰਾ ਕੀ ਸੋ ਮਿਤਿ ਜਾਨੈ ॥
جا کءُ دّرِسٹِ پُورن بھگوانےَ --	----	ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥
ڈیرا نِہچلُ سچُ سادھسنّگ پائِیا --	----	ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥
نانک تے جن نہ ڈولائیا --29--	----	ਨਾਨਕ ਤੇ ਜਨ ਨਹ ਡੋਲਾਇਆ ॥੨੯॥
سلوکُ --	----	ਸਲੋਕੁ ॥
ڈھاہن لاگے دھرم راءِ کِنہِ ن گھالِئو بنّدھ --	----	ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥
نانک اُبرے جپِ ہری سادھسنّگِ سنبنّدھ --1--	----	ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥
پئُڑی --	----	ਪਉੜੀ ॥
ڈھڈھا ڈھُوڈھت کہ پھِرہُ ڈھُوڈھنُ اِیا من ماہِ --	----	ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥

سنگِ تُہارےَ پّربھُ لسےَ بنُ بنُ کہا پھِراہِ --	----	ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥
ڈھیری ڈھاہہُ سادھسنّگِ اہنّبُدھِ بِکرال --	----	ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥
سُکھُ پاوہُ سہجے بسہُ درسنُ دیکھِ نِہال --	----	ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥
ڈھیری جامےَ جمِ مرےَ گربھ جوِن دُکھ پاءِ --	----	ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥
موہ مگن لپٹت رہےَ ہءُ ہءُ آوےَ جاءِ --	----	ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥
ڈھہت ڈھہت اب ڈھہِ پرے سادھ جنا سرناءِ --	----	ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥
دُکھ کے پھاہے کاٹِیا نانک لیِۓ سماءِ --30--	----	ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥
سلوکُ --	----	ਸਲੋਕੁ ॥
جہ سادھُو گوبِد بھجنُ کیِرتنُ نانک نیِت --	----	ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥
ناہءُ ناتوُنّہ چھُٹہِ نِکٹِ ن جائیِئہُ دوُت --1--	----	ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥

پئُڑی --	----	ਪਉੜੀ ॥
ٹاٹا رنڑ تے سِیجھیۓَ آتم جیتےَ کوءِ --	----	ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥
ہئُمےَ ان سِءُ لرِ مرے سو سوبھا دُو ہوءِ --	----	ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥
منٹی مِٹاءِ جِیوت مرے گُر پُورے اُپدیس --	----	ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥
منُویا جیتےَ ہرِ ملےَ تِہ سُورتنڑ ویس --	----	ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥
ٹا کو جانڑےَ آپنڑو ایکہِ ٹیک ادھار --	----	ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥
رَینڑِ ڈِنُس سِمرت رہےَ سو پّربھُ پُرکھُ اپار --	----	ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥
رینڑ سگل اِیا منُ کرے ایئُو کرم کماءِ --	----	ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥
ہُکمے[1] بُوجھےَ سدا سُکھُ نانکُ لِکھِیا پاءِ --31-- | [1] حُکمے	----	ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥
سلوکُ --	----	ਸਲੋਕੁ ॥

تنُ منُ دھنُ ارپءُ تسےَ پّربھُو مِلاوےَ موہِ --	----	ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
نانکؔ بھّرم بھءُ کاٹِئےَ چُوکےَ جم کی جوہ --1--	----	ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥
پئُڑی --	----	ਪਉੜੀ ॥
تتا تا سِءُ پّریِت کرِ گُنْ نِدھِ گوبِد راءِ --	----	ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥
پھل پاوہِ من باچھتے تپتِ تُہاری جاءِ --	----	ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥
تّراس مِٹےَ جم پنّتھ کی جاسُ بسےَ منِ ناءُ --	Page# [257]	ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥
گتِ پاوہِ متِ ہوءِ پّرگاس مہلی[1] پاوہِ ٹھاءُ -- | [1]محلی-	----	ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥
تاہُو سنّگِ ن دھنُ چلےَ گّرِہ جوبن نہ راج --	----	ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥
سنّتسنّگِ سِمرت رہہُ اِہےَ تُہارے کاج --	----	ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥
تاتا کچھُو ن ہوئی ہےَ جءُ تاپ نِوارےَ آپ --	----	ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥

پّرتپالےَ نانکؔ ہمہِ آپہِ مائی باپ --32--	----	ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥
سلوکُ --	----	ਸਲੋਕੁ ॥
تھاکے بہُ بِدھِ گھالتے ت٘رِپت ن ت٘رِسنا لاتھ --	----	ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
سنّچِ سنّچِ ساکت مُوۓ نانکؔ مائِیا ن ساتھ --1--	----	ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥
پئُڑی --	----	ਪਉੜੀ ॥
تھتھا تھِرُ کوئُو نہی کاءِ پسارہُ پاو --	----	ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥
انِک بنّچ بل چھل کرہُ مائِیا ایک اُپاو --	----	ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥
تھَیلی سنّچہُ س٘رمُ کرہُ تھاکِ پرہُ گاوار --	----	ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥
من کےَ کامِ ن آوئی انّتے ائُسر بار --	----	ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
تھِتِ پاوہُ گوبِد بھجہُ سنّتہ کی سِکھ لیہُ --	----	ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥

پّریتِ کرہُ سد ایک سِءُ اِیا ساچا اسنیہُ ۔۔	----	ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥
کارن کرن کراونو سبھ بِدھِ اکےَ ہاتھ ۔۔	----	ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥
جِتُ جِتُ لاوہُ تِتُ تِتُ لگہِ نانک جنّت اناتھ ۔۔33۔۔	----	ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥
سلوکُ ۔۔	----	ਸਲੋਕੁ ॥
داسہ ایکُ نِہارِیا سبھُ کِچھُ دیونہار ۔۔	----	ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
ساسِ ساسِ سِمرت رہہِ نانک درس ادھار ۔۔1۔۔	----	ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥
پئُڑی ۔۔	----	ਪਉੜੀ ॥
ددا داتا ایکُ ہے سبھ کءُ دیونہار ۔۔	----	ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
دیںدے توٹِ ن آوئی اگنت بھرے بھنّڈار ۔۔	----	ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
دَینہارُ سد جیونہارا ۔۔	----	ਦੈਨਹਾਰੁ ਸਦ ਜੀਵਨਹਾਰਾ ॥
من مورکھ کِءُ تاہِ بِسارا ۔۔	----	ਮਨ ਮੂਰਖ ਕਿਉ ਤਾਹਿ ਬਿਸਾਰਾ ॥
دوسُ نہی کاہو کءُ میِتا ۔۔	----	ਦੋਸੁ ਨਹੀ ਕਾਹੂ ਕਉ ਮੀਤਾ ॥

مائِیا موہ بنّدھُ پّربھِ کیتا --	----	ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥
درد نِوارہِ جا کے آپے --	----	ਦਰਦ ਨਿਵਾਰਹਿ ਜਾ ਕੇ ਆਪੇ ॥
نانک تے تے گُرمُکھِ دھّراپے --34--	----	ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥
سلوکُ --	----	ਸਲੋਕੁ ॥
دھر جیئرے اِک ٹیک تُو لاہِ بِڈانی آس --	----	ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥
نانک نامُ دھِیائیۓ کارجُ آوے راسِ --1--	----	ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥
پئُڑی --	----	ਪਉੜੀ ॥
دھدھا دھاوت تءُ مٹے سنتسنّگِ ہوءِ باسُ --	----	ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥
دھُر تے کِرپا کرہُ آپِ تءُ ہوءِ منہِ پرگاسُ --	----	ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥
دھنُ ساچا تیئُو سچ ساہا --	----	ਧਨੁ ਸਾਚਾ ਤੇਊ ਸਚ ਸਾਹਾ ॥
ہرِ ہرِ پوُنّجی نام بِساہا --	----	ਹਰਿ ਹਰਿ ਪੂੰਜੀ ਨਾਮ ਬਿਸਾਹਾ ॥
دھیرجُ جسُ سوبھا تہ بنِیا --	----	ਧੀਰਜੁ ਜਸੁ ਸੋਭਾ ਤਿਹ ਬਨਿਆ ॥
ہرِ ہرِ نامُ سّرون جِہ سُنِیا --	----	ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥
گُرمُکھِ جِہ گھٹ رہے سمائی --	----	ਗੁਰਮੁਖਿ ਜਿਹ ਘਟਿ ਰਹੇ ਸਮਾਈ ॥

نانک تِہ جن مِلی وڈائی --35--	----	ਨਾਨਕ ਤਿਹ ਜਨ ਮਿਲੀ ਵਡਾਈ ॥੩੫॥
سلوکُ --	----	ਸਲੋਕੁ ॥
نانک نامُ جپُ جپِیا انترِ باہرِ رنگِ --	----	ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
گُرِ پُورے اُپدیسِیا نرکُ ناہِ سادھسنگِ --1--	----	ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥
پئُڑی --	----	ਪਉੜੀ ॥
ننّا نرکِ پرہِ تے ناہی --	----	ਨੰਨਾ ਨਰਕਿ ਪਰਹਿ ਤੇ ਨਾਹੀ ॥
جا کے منِ تنِ نامُ بساہی --	----	ਜਾ ਕੈ ਮਨਿ ਤਨਿ ਨਾਮੁ ਬਸਾਹੀ ॥
نامُ نِدھانُ گُرمُکھِ جو جپتے --	----	ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥
بِکھُ مائِیا مہِ نا اوءِ کھپتے --	----	ਬਿਖੁ ਮਾਇਆ ਮਹਿ ਨਾ ਓਇ ਖਪਤੇ ॥
ننّاکارُ ن ہوتا تا کہُ --	----	ਨੰਨਾਕਾਰੁ ਨ ਹੋਤਾ ਤਾ ਕਹੁ ॥
نامُ منّترُ گُرِ دِینو جا کہُ --	----	ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥
نِدھِ نِدھان ہرِ انمّرِت پُورے --	Page# [258]	ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥
تہ باجے نانک انہد تُورے --36--	----	ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥
سلوکُ --	----	ਸਲੋਕੁ ॥
پتِ راکھی گُرِ پاربرّہم تجِ پرپنّچ موہ بِکار --	----	ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥

نانکؑ سوئُو آرادھیئے انّتُ ن پاراوارُ ۔۔1۔۔	----	ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥
پئُڑی ۔۔	----	ਪਉੜੀ ॥
پپا پرمِتِ پارُ ن پائِیا ۔۔	----	ਪਪਾ ਪਰਮਿਤਿ ਪਾਰੁ ਨ ਪਾਇਆ ॥
پتِت پاون اگم ہرِ رائِیا ۔۔	----	ਪਤਿਤ ਪਾਵਨ ਅਗਮ ਹਰਿ ਰਾਇਆ ॥
ہوت پُنیت کوٹ اپرادھُو ۔۔	----	ਹੋਤ ਪੁਨੀਤ ਕੋਟ ਅਪਰਾਧੂ ॥
انّمرِت نامُ جپہِ مِلِ سادھُو ۔۔	----	ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥
پرپچ دھّروہ موہ مِٹنائی ۔۔	----	ਪਰਪਚ ਧ੍ਰੋਹ ਮੋਹ ਮਿਟਨਾਈ ॥
جا کءُ راکھہُ آپِ گُسائی ۔۔	----	ਜਾ ਕਉ ਰਾਖਹੁ ਆਪਿ ਗੁਸਾਈ ॥
پاتِساہُ[1] چھتّرِ سِر سوئُو ۔۔ | [1]پاتِشاہُ۔	----	ਪਾਤਿਸਾਹੁ ਛਤ੍ਰ ਸਿਰ ਸੋਊ ॥
نانکؑ دُوسر اورُ ن کوئُو ۔۔37۔۔	----	ਨਾਨਕ ਦੂਸਰ ਅਵਰੁ ਨ ਕੋਊ ॥੩੭॥
سلوکُ ۔۔	----	ਸਲੋਕੁ ॥
پھاہے کاٹے مٹے گون پھتِہ[1] بھئی منِ جیت ۔۔ | [1]فتِح۔	----	ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
نانکؑ گُر تے تھِت پائی پھِرن مٹے نِت نیت ۔۔1۔۔	----	ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥
پئُڑی ۔۔	----	ਪਉੜੀ ॥
پھپھا پھِرت پھِرت تُو آئِیا ۔۔	----	ਫਫਾ ਫਿਰਤ ਫਿਰਤ ਤੂ ਆਇਆ ॥
دّرُلبھ دیہ کلِجُگ مہِ پائِیا ۔۔	----	ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥

ਫਿਰਿ ਇਆ ਅਉਸਰੁ ਚਰੈ ਨ ਹਾਥਾ ॥	----	پھِرِ اِیا اُسرُ چرے َن ہاتھا --
ਨਾਮੁ ਜਪਹੁ ਤਉ ਕਟੀਅਹਿ ਫਾਸਾ ॥	----	نامُ جپہُ تءُ کٹِیئہِ پھاسا --
ਫਿਰਿ ਫਿਰਿ ਆਵਨ ਜਾਨੁ ਨ ਹੋਈ ॥	----	پھِرِ پھِرِ آون جانُ ن ہوئی --
ਏਕਹਿ ਏਕ ਜਪਹੁ ਜਪੁ ਸੋਈ ॥	----	ایکہِ ایک جپہُ جپُ سوئی --
ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥	----	کرہُ کرِپا پ٘ربھ کرنَیہارے --
ਮੇਲਿ ਲੇਹੁ ਨਾਨਕ ਬੇਚਾਰੇ ॥੩੮॥	----	میلِ لیہُ نانک بیچارے --38--
ਸਲੋਕੁ ॥	----	سلوکُ --
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥	----	بِنءُ سُنہُ تُم پارب٘رہم دِین دئِیال گُپال --
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥	----	سُکھ سنّپےَ بہُ بھوگ رس نانک سادھ روال --1--
ਪਉੜੀ ॥	----	پئُڑی --
ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥	----	ببا ب٘رہمُ جانت تے ب٘رہما --
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥	----	بَیسنو تے گُرمُکھِ سُچ دھرما --
ਬੀਰਾ ਆਪਨ ਬੁਰਾ ਮਿਟਾਵੈ ॥	----	بِیرا آپن بُرا مِٹاوے َ--
ਤਾਹੂ ਬੁਰਾ ਨਿਕਟਿ ਨਹੀ ਆਵੈ ॥	----	تاہُو بُرا نِکٹِ نہی آوے َ--
ਬਾਧਿਓ ਆਪਨ ਹਉ ਹਉ ਬੰਧਾ ॥	----	بادھِئو آپن ہءُ ہءُ بنّدھا --
ਦੋਸੁ ਦੇਤ ਆਗਹ ਕਉ ਅੰਧਾ ॥	----	دوسُ دیت آگہ کءُ انّدھا --
ਬਾਤ ਚੀਤ ਸਭ ਰਹੀ ਸਿਆਨਪ ॥	----	بات چِیت سبھ رہی سِیانپ --

جِسہِ جناوہُ سو جانےَ نانک --39--	----	ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥
سلوکُ --	----	ਸਲੋਕੁ ॥
بھےَ بھنّجن اگھ دُوکھ ناس مِنہ ارادھِ ہرے --	----	ਭੈ ਭੰਜਨ ਅਘ ਦੂਖ ਨਾਸ ਮਨਿਹ ਅਰਾਧਿ ਹਰੇ ॥
سنتسنّگ جِہ رِد بسِئو نانک تے ن بھّرمے --1--	----	ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥
پئُڑی --	----	ਪਉੜੀ ॥
بھبھا بھرمُ مِٹاوہُ اپنا --	----	ਭਭਾ ਭਰਮੁ ਮਿਟਾਵਹੁ ਅਪਨਾ ॥
اِیا سنّسارُ سگل ہےَ سُپنا --	----	ਇਆ ਸੰਸਾਰੁ ਸਗਲ ਹੈ ਸੁਪਨਾ ॥
بھرمے سُرِ نر دیوی دیوا --	----	ਭਰਮੇ ਸੁਰਿ ਨਰ ਦੇਵੀ ਦੇਵਾ ॥
بھرمے سِدھ سادھِک بّرہمیوا --	----	ਭਰਮੇ ਸਿਧ ਸਾਧਿਕ ਬ੍ਰਹਮੇਵਾ ॥
بھرمِ بھرمِ مانُکھ ڈہکائے --	----	ਭਰਮਿ ਭਰਮਿ ਮਾਨੁਖ ਡਹਕਾਏ ॥
دُتر مہا بِکھم اِہ مائے --	----	ਦੁਤਰ ਮਹਾ ਬਿਖਮ ਇਹ ਮਾਏ ॥
گُرمُکھِ بھّرم بھےَ موہ مِٹائِیا --	----	ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥
نانک تیہ پرم سُکھ پائِیا --40--	----	ਨਾਨਕ ਤੇਹ ਪਰਮ ਸੁਖ ਪਾਇਆ ॥੪੦॥
سلوکُ --	----	ਸਲੋਕੁ ॥
مائِیا ڈولے بہُ بِدھی مَن لپٹِئو تِہ سنّگ --	----	ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥

ماگن تے جِہ تُم رکھہُ سُ نانک نامہِ رنگ ۔۔1۔۔	----	ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥
پئُڑی ۔۔	----	ਪਉੜੀ ॥
مما ماگنہار اِیانا ۔۔	----	ਮਮਾ ਮਾਗਨਹਾਰ ਇਆਨਾ ॥
دینہار دے رہِئو سُجانا ۔۔	----	ਦੇਨਹਾਰ ਦੇ ਰਹਿਓ ਸੁਜਾਨਾ ॥
جو دِینو سو ایکہِ بار ۔۔	----	ਜੋ ਦੀਨੋ ਸੋ ਏਕਹਿ ਬਾਰ ॥
من مُورکھ کہ کرہِ پُکار ۔۔	----	ਮਨ ਮੂਰਖ ਕਹ ਕਰਹਿ ਪੁਕਾਰ ॥
جءُ ماگہِ تءُ ماگہِبیِیا ۔۔	----	ਜਉ ਮਾਗਹਿ ਤਉ ਮਾਗਹਿ ਬੀਆ ॥
جا تے کُسل ن کاہُو تھِیا ۔۔	----	ਜਾ ਤੇ ਕੁਸਲ ਨ ਕਾਹੂ ਥੀਆ ॥
ماگنِ ماگ ت ایکہِ ماگ ۔۔	----	ਮਾਗਨਿ ਮਾਗ ਤ ਏਕਹਿ ਮਾਗ ॥
نانک جا تے پرہِ پراگ ۔۔41۔۔	----	ਨਾਨਕ ਜਾ ਤੇ ਪਰਹਿ ਪਰਾਗ ॥੪੧॥
سلوکُ ۔۔	Page# [259]	ਸਲੋਕੁ ॥
متِ پُوری پردھان تے گُر پُورے من منّت ۔۔	----	ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥
جِہ جانِئو پربھُ آپُنا نانک تے بھگونّت ۔۔1۔۔	----	ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥
پئُڑی ۔۔	----	ਪਉੜੀ ॥
مما جاہُو مرمُ پچھانا ۔۔	----	ਮਮਾ ਜਾਹੂ ਮਰਮੁ ਪਛਾਨਾ ॥
بھیٹت سادھسنّگ پتِیانا ۔۔	----	ਭੇਟਤ ਸਾਧਸੰਗ ਪਤੀਆਨਾ ॥

دُکھ سُکھ اُیا کے سمت بیچارا ۔۔	----	ਦੂਖ ਸੁਖ ਉਆ ਕੈ ਸਮਤ ਬੀਚਾਰਾ ॥
نرک سُرگ رہت اُتارا ۔۔	----	ਨਰਕ ਸੁਰਗ ਰਹਤ ਅਉਤਾਰਾ ॥
تاہُو سنّگ تاہُو نِرلیپا ۔۔	----	ਤਾਹੂ ਸੰਗ ਤਾਹੂ ਨਿਰਲੇਪਾ ॥
پُورن گھٹ گھٹ پُرکھ بِسیکھا ۔۔	----	ਪੂਰਨ ਘਟ ਘਟ ਪੁਰਖ ਬਿਸੇਖਾ ॥
اُیا رس مہِ اُیاہُو سُکھُ پائِیا ۔۔	----	ਉਆ ਰਸ ਮਹਿ ਉਆਹੂ ਸੁਖੁ ਪਾਇਆ ॥
نانک لِپت نہی تِہ مائِیا ۔۔42۔۔	----	ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥
سلوکُ ۔۔	----	ਸਲੋਕੁ ॥
یار مِیت سُنِ ساجنہُ بِنُ ہرِ چھُوٹنُ ناہِ ۔۔	----	ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥
نانک تِہ بنّدھن کٹے گُر کی چرنی پاہِ ۔۔1۔۔	----	ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥
پوڑی ۔۔	----	ਪਵੜੀ ॥
ییا جتن کرت بہُ بِدھِیا ۔۔	----	ਯਯਾ ਜਤਨ ਕਰਤ ਬਹੁ ਬਿਧੀਆ ॥
ایک نام بِنُ کہ لءُ سِدھِیا ۔۔	----	ਏਕ ਨਾਮ ਬਿਨੁ ਕਹ ਲਉ ਸਿਧੀਆ ॥
یاہُو جتن کرِ ہوت چھُٹارا ۔۔	----	ਯਾਹੂ ਜਤਨ ਕਰਿ ਹੋਤ ਛੁਟਾਰਾ ॥
اُیاہُو جتن سادھ سنّگارا ۔۔	----	ਉਆਹੂ ਜਤਨ ਸਾਧ ਸੰਗਾਰਾ ॥
یا اُبرن دھارے سبھُ کوئُو ۔۔	----	ਯਾ ਉਬਰਨ ਧਾਰੈ ਸਭੁ ਕੋਊ ॥
اُیاہِ جپے بِنُ اُبر ن ہوئُو ۔۔	----	ਉਆਹਿ ਜਪੇ ਬਿਨੁ ਉਬਰ ਨ ਹੋਊ ॥
یاہُو ترن تارن سمراتھا ۔۔	----	ਯਾਹੂ ਤਰਨ ਤਾਰਨ ਸਮਰਾਥਾ ॥

راکھِ لیہُ نِرگن نرناتھا --	----	ਰਾਖਿ ਲੇਹੁ ਨਿਰਗੁਨ ਨਰਨਾਥਾ ॥
من بچ کرم جِہ آپ جنائی --	----	ਮਨ ਬਚ ਕ੍ਰਮ ਜਿਹ ਆਪਿ ਜਨਾਈ ॥
نانک تِہ مت پرگٹی آئی --43--	----	ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥
سلوکُ --	----	ਸਲੋਕੁ ॥
روسُ ن کاہُو سنّگ کرہُ آپن آپُ بیچارِ --	----	ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ہوءِ نِمانا جگِ رہہُ نانک ندری پارِ --1--	----	ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥
پئُڑی --	----	ਪਉੜੀ ॥
رارا رین ہوت سبھ جا کی --	----	ਰਾਰਾ ਰੇਨ ਹੋਤ ਸਭ ਜਾ ਕੀ ॥
تجِ ابھِمانُ چھُٹے تیری باکی --	----	ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥
رنِ درگہِ تءُ سیجھہِ بھائی --	----	ਰਣਿ ਦਰਗਹਿ ਤਉ ਸੀਝਹਿ ਭਾਈ ॥
جءُ گُرمُکھِ رام نام لِو لائی --	----	ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥
رہت رہت رہِ جاہِ بِکارا --	----	ਰਹਤ ਰਹਤ ਰਹਿ ਜਾਹਿ ਬਿਕਾਰਾ ॥
گُر پُورے کےَ سبدِ اپارا --	----	ਗੁਰ ਪੂਰੇ ਕੈ ਸਬਦਿ ਅਪਾਰਾ ॥
راتے رنّگ نام رس ماتے --	----	ਰਾਤੇ ਰੰਗ ਨਾਮ ਰਸ ਮਾਤੇ ॥
نانک ہرِ گُر کینی داتے --44--	----	ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥
سلوکُ --	----	ਸਲੋਕੁ ॥

لالچ جھوٹھ بکھے بِیادھِ اِیا دیہی مہِ باس --	----	ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥
ہرِ ہرِ انمّرِت گرُنکھِ پیِیا نانک سُوکھِ نِواس --1--	----	ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੁਖਿ ਨਿਵਾਸ ॥੧॥
پئُڑی --	----	ਪਉੜੀ ॥
للا لاوءُ اَئکھدھ جاہُو --	----	ਲਲਾ ਲਾਵਉ ਅਉਖਧ ਜਾਹੂ ॥
دُوکھ درد تِہ مِٹہِ کھِناہُو --	----	ਦੂਖ ਦਰਦ ਤਿਹ ਮਿਟਹਿ ਖਿਨਾਹੂ ॥
نام اَئکھدھُ جِہ رِدے ہِتاوے --	----	ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥
تاہِ روگُ سُپنے نہی آوے --	----	ਤਾਹਿ ਰੋਗੁ ਸੁਪਨੈ ਨਹੀ ਆਵੈ ॥
ہرِ اَئکھدھُ سبھ گھٹ ہے بھائی --	----	ਹਰਿ ਅਉਖਧੁ ਸਭ ਘਟ ਹੈ ਭਾਈ ॥
گُر پُورے بِنُ بِدھِ ن بنائی --	----	ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥
گُرِ پُورے سنّجمُ کرِ دِییا --	----	ਗੁਰਿ ਪੂਰੈ ਸੰਜਮੁ ਕਰਿ ਦੀਆ ॥
نانک تءُ پھِرِ دُوکھ ن تھِیا --45--	----	ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥
سلوکُ --	----	ਸਲੋਕੁ ॥
واسُدیو سربتّرِ مے اُون ن کتہُو ٹھاءِ --	----	ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
انترِ باہرِ سنّگِ ہے نانک کاءِ دُراءِ --1--	----	ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥
پئُڑی --	----	ਪਉੜੀ ॥

ووا وَیرُ ن کرِیئَ کاہُو ـ ـ	----	ਵਵਾ ਵੈਰੁ ਨ ਕਰੀਐ ਕਾਹੂ ॥
گھٹ گھٹ انّترِ بّرہم سماہُو ـ ـ	----	ਘਟ ਘਟ ਅੰਤਰਿ ਬ੍ਰਹਮ ਸਮਾਹੂ ॥
واسُدیو جل تھل مہِ روِیا ـ ـ	----	ਵਾਸੁਦੇਵ ਜਲ ਥਲ ਮਹਿ ਰਵਿਆ ॥
گُر پّرسادِ وِرلےَ ہی گوِیا ـ ـ	----	ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥
وَیر وِروۄدھ مٹے تِہ من تے ـ ـ	----	ਵੈਰ ਵਿਰੋਧ ਮਿਟੇ ਤਿਹ ਮਨ ਤੇ ॥
ہرِ کیِرتنُ گُرمُکھِ جو سُنتے ـ ـ	----	ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥
ورن چِہن سگلہ تے رہتا ـ ـ	----	ਵਰਨ ਚਿਹਨ ਸਗਲਹ ਤੇ ਰਹਤਾ ॥
نانک ہرِ ہرِ گُرمُکھِ جو کہتا ـ ـ46ـ ـ	Page# [260]	ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥
سلوکُ ـ ـ	----	ਸਲੋਕੁ ॥
ہءُ ہءُ کرت بِہانِیا ساکت مُگدھ اجان ـ ـ	----	ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥
ڑڑکِ مُئے جِءُ ت٘رِکھاونّت نانک کِرتِ کمان ـ ـ1ـ ـ	----	ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥
پئُڑی ـ ـ	----	ਪਉੜੀ ॥
ڑاڑا ڑاڑِ مٹےَ سنّگِ سادھُو ـ ـ	----	ੜਾੜਾ ੜਾੜਿ ਮਿਟੈ ਸੰਗਿ ਸਾਧੂ ॥
کرم دھرم تتُ نام ارادھُو ـ ـ	----	ਕਰਮ ਧਰਮ ਤਤੁ ਨਾਮ ਅਰਾਧੂ ॥
رُوڑو جِہ بسِئو رِد ماہی ـ ـ	----	ਰੂੜੋ ਜਿਹ ਬਸਿਓ ਰਿਦ ਮਾਹੀ ॥
اُیا کی ڑاڑِ مِٹت بِنساہی ـ ـ	----	ਉਆ ਕੀ ੜਾੜਿ ਮਿਟਤ ਬਿਨਸਾਹੀ ॥
ڑاڑِ کرت ساکت گاوارا ـ ـ	----	ੜਾੜਿ ਕਰਤ ਸਾਕਤ ਗਾਵਾਰਾ ॥

جیہ ہیئے اہنّبُدھِ بِکارا ـــ	----	ਜੇਹ ਹੀਐ ਅਹੰਬੁਧਿ ਬਿਕਾਰਾ ॥
ڑاڑا گُرمُکھِ ڑاڑِ مِٹائی ـــ	----	ੜਾੜਾ ਗੁਰਮੁਖਿ ੜਾੜਿ ਮਿਟਾਈ ॥
نِمکھ ماہِ نانکُ سمجھائی ـــ47ـــ	----	ਨਿਮਖ ਮਾਹਿ ਨਾਨਕ ਸਮਝਾਈ ॥੪੭॥
سلوکُ ـــ	----	ਸਲੋਕੁ ॥
سادھُو کی من اوٹ گہُ اُکتِ سِیانپ تیاگُ ـــ	----	ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥
گُر دِیکھِیا جِہ منِ بسے نانکُ مستکِ بھاگُ ـــ1ـــ	----	ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥
پئُڑی ـــ	----	ਪਉੜੀ ॥
سسا سرنِ پرے اب ہارے ـــ	----	ਸਸਾ ਸਰਨਿ ਪਰੇ ਅਬ ਹਾਰੇ ॥
ساسترّ سِمرِتِ بید پُوکارے ـــ	----	ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥
سودھت سودھت سودھِ بیچارا ـــ	----	ਸੋਧਤ ਸੋਧਤ ਸੋਧਿ ਬੀਚਾਰਾ ॥
بِنُ ہر بھجن نہی چھُٹکارا ـــ	----	ਬਿਨੁ ਹਰ ਭਜਨ ਨਹੀ ਛੁਟਕਾਰਾ ॥
ساسِ ساسِ ہم بھُولنہارے ـــ	----	ਸਾਸਿ ਸਾਸਿ ਹਮ ਭੂਲਨਹਾਰੇ ॥
تُم سمرتھ اگنت اپارے ـــ	----	ਤੁਮ ਸਮਰਥ ਅਗਨਤ ਅਪਾਰੇ ॥
سرنِ پرے کی راکھُ دئِیالا ـــ	----	ਸਰਨਿ ਪਰੇ ਕੀ ਰਾਖੁ ਦਇਆਲਾ ॥
نانک تُمرے بال گُپالا ـــ48ـــ	----	ਨਾਨਕ ਤੁਮਰੇ ਬਾਲ ਗੁਪਾਲਾ ॥੪੮॥
سلوکُ ـــ	----	ਸਲੋਕੁ ॥

کھُدی[1] مِٹی تب سُکھ بھئے من تن بھئے اروگ -- | [1]خُدی-	----	ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥
نانک دِرسٹی آئیا اُستتِ کرنےَ جوگ --1--	----	ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥
پئُڑی --	----	ਪਉੜੀ ॥
کھکھا کھرا سراہءُ تاہُو --	----	ਖਖਾ ਖਰਾ ਸਰਾਹਉ ਤਾਹੂ ॥
جو کھِن مہِ اُونے سُبھر بھراہُو --	----	ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥
کھرا نِمانا ہوت پرانی --	----	ਖਰਾ ਨਿਮਾਨਾ ਹੋਤ ਪਰਾਨੀ ॥
اندِنُ جاپےَ پّربھ نِربانی --	----	ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥
بھاوےَ کھسم[1] ت اُیا سُکھُ دیتا -- | [1]خصم-	----	ਭਾਵੈ ਖਸਮ ਤ ਉਆ ਸੁਖੁ ਦੇਤਾ ॥
پاربّرہمُ اَیسو آ گنتا --	----	ਪਾਰਬ੍ਰਹਮੁ ਐਸੋ ਆਗਨਤਾ ॥
اسنّکھ کھتے[1] کھِن بکھسنہارا[2] -- | [1]خطے- [2]بخشنہارا-	----	ਅਸੰਖ ਖਤੇ ਖਿਨ ਬਖਸਨਹਾਰਾ ॥
نانک ساہِب[1] سدا دئِیارا --49-- | [1]صاحب-	----	ਨਾਨਕ ਸਾਹਿਬ ਸਦਾ ਦਇਆਰਾ ॥੪੯॥
سلوکُ --	----	ਸਲੋਕੁ ॥
ستِ کہءُ سُنِ من میرے سرنِ پرہُ ہرِ راءِ --	----	ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥
اُکتِ سِیانپ سگل تیاگِ نانک لئے سماءِ --1--	----	ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

پئُڑی --	----	ਪਉੜੀ ॥
سسا سِیانپ چھاڈُ اِیانا --	----	ਸਸਾ ਸਿਆਨਪ ਛਾਡੁ ਇਆਨਾ ॥
ہِکمتِ[1] ہُکمِ[2] ن پّربھُ پتِیانا -- | [1]حِکمتِ- [2]حُکمِ-	----	ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥
سہس بھاتِ کرہِ چتُرائی --	----	ਸਹਸ ਭਾਤਿ ਕਰਹਿ ਚਤੁਰਾਈ ॥
سنّگِ تُہارے ایک ن جائی --	----	ਸੰਗਿ ਤੁਹਾਰੈ ਏਕ ਨ ਜਾਈ ॥
سوئُو سوئُو جپِ دِن راتی --	----	ਸੋਊ ਸੋਊ ਜਪਿ ਦਿਨ ਰਾਤੀ ॥
رے جیء چلےَ تُہارےَ ساتھی --	----	ਰੇ ਜੀਅ ਚਲੈ ਤੁਹਾਰੈ ਸਾਥੀ ॥
سادھ سیوا لاوےَ جِہ آپےَ --	----	ਸਾਧ ਸੇਵਾ ਲਾਵੈ ਜਿਹ ਆਪੈ ॥
نانک تا کءُ دُوکھُ ن بِیاپےَ --50--	----	ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥
سلوکُ --	----	ਸਲੋਕੁ ॥
ہرِ ہرِ مُکھ تے بولنا منِ وُوٹھےَ سُکھُ ہوءِ --	----	ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥
نانک سبھ مہِ روِ رہِیا تھان تھننّترِ سوءِ --1--	----	ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥
پئُڑی --	----	ਪਉੜੀ ॥
ہیرءُ گھٹِ گھٹ سگل کےَ پُورِ رہے بھگوان --	----	ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥
ہووت آئے سد سدِیو دُکھ بھنّجن گُر گِیان --	----	ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥

ہءُ چھُٹکےَ ہوءِ انّدُ تہِ ہءُ ناہی تہ آپِ --	----	ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥
ہتے دُوکھ جنمہ مرن سنّتسنّگ پرتاپ --	----	ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥
ہِت کرِ نام دّرِڑے دئِیالا --	----	ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥
سنّتہ سنّگِ ہوت کِرپالا --	----	ਸੰਤਹ ਸੰਗਿ ਹੋਤ ਕਿਰਪਾਲਾ ॥
اورےَ کچھُو ن کِنہُو کِیا --	Page# [261]	ਓਰੈ ਕਛੂ ਨ ਕਿਨਹੂ ਕੀਆ ॥
نانک سبھُ کچھُ پرّبھ تے ہُویا --51--	----	ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥
سلوکُ --	----	ਸਲੋਕੁ ॥
لکھےَ کتہِ ن چھُوٹیئےَ کھِنُ کھِنُ بھُولنہار --	----	ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
بکھسنہار[1] بکھسِ[2] لےَ نانک پارِ اُتار --1-- | [1]بخشنہار- [2]بخشِ-	----	ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
پئُڑی --	----	ਪਉੜੀ ॥
لُوݨ ہرامی[1] گُنہگار بیگانا الپ متِ -- | [1]حرامی-	----	ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
جیءُ پِنّڈُ جِن سُکھ دِیئے تاہِ ن جانت تت --	----	ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥

لاہا مائِیا کارنے دہ دِس ڈھُوڈھن جاءِ --	----	ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
دیونہار داتار پّربھ نِمکھ ن منہِ بساءِ --	----	ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
لالچ جھُوٹھ بِکار موہ اِیا سنّپےَ من ماہِ --	----	ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
لنّپٹ چور نِنّدک مہا تِنہُو سنّگِ بِہاءِ --	----	ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
تُدھُ بھاوےَ تا بکھِس[1] لیَہِ کھوٹے سنّگِ کھرے -- | [1]بخشِ-	----	ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
نانک بھاوےَ پاربّرہم پاہن نِیرِ ترے --52--	----	ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥
سلوکُ --	----	ਸਲੋਕੁ ॥
کھات پِیت کھیلت ہست بھرمے جنم انیک --	----	ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥
بھوجل تے کاڈھہُ پّربھو نانک تیری ٹیک --1--	----	ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥
پئُڑی --	----	ਪਉੜੀ ॥

کھیلت کھیلت آئِئو
انِک جون دُکھ پاءِ --

ਖੇਲਤ ਖੇਲਤ ਆਇਓ
ਅਨਿਕ ਜੋਨਿ ਦੁਖ ਪਾਇ ॥

کھید مٹے سادھو مِلت
ستِگُر بچن سماءِ --

ਖੇਦ ਮਿਟੇ ਸਾਧੂ ਮਿਲਤ
ਸਤਿਗੁਰ ਬਚਨ ਸਮਾਇ ॥

کھِما گہی سچ سنّچِئو
کھائِئو انّمرِتُ نام --

ਖਿਮਾ ਗਹੀ ਸਚੁ ਸੰਚਿਓ
ਖਾਇਓ ਅੰਮ੍ਰਿਤੁ ਨਾਮ ॥

کھری کرِپا ٹھاکر بھئی
اند سُوکھ بِسّرام --

ਖਰੀ ਕ੍ਰਿਪਾ ਠਾਕੁਰ ਭਈ
ਅਨਦ ਸੂਖ ਬਿਸ੍ਰਾਮ ॥

کھیپ نِباہی بہُتُ لابھ
گھرِ آۓ پتونّت --

ਖੇਪ ਨਿਬਾਹੀ ਬਹੁਤੁ ਲਾਭ
ਘਰਿ ਆਏ ਪਤਿਵੰਤ ॥

کھرا دِلاسا گُرِ دِییا
آءِ ملے بھگونّت --

ਖਰਾ ਦਿਲਾਸਾ ਗੁਰਿ ਦੀਆ
ਆਇ ਮਿਲੇ ਭਗਵੰਤ ॥

آپن کِییا کرہِ آپ
آگےَ پاچھےَ آپ --

ਆਪਨ ਕੀਆ ਕਰਹਿ ਆਪਿ
ਆਗੈ ਪਾਛੈ ਆਪਿ ॥

نانک سوئُو سراہیۓ
جِ گھٹِ گھٹِ رہِیا بِیاپ --53--

ਨਾਨਕ ਸੋਊ ਸਰਾਹੀਐ
ਜਿ ਘਟਿ ਘਟਿ ਰਹਿਆ ਬਿਆਪਿ ॥੫੩॥

سلوکُ --

ਸਲੋਕੁ ॥

آۓ پّربھ سرناگتی
کِرپا نِدھِ دئِیال --

ਆਏ ਪ੍ਰਭ ਸਰਨਾਗਤੀ
ਕਿਰਪਾ ਨਿਧਿ ਦਇਆਲ ॥

ایک اکھرُ ہرِ منِ بست نانکُ ہوت نِہال --1--	----	ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥
پئُڑی --	----	ਪਉੜੀ ॥
اکھر مہِ ترِبھون پّربھِ دھارے --	----	ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥
اکھر کرِ کرِ بید بیچارے --	----	ਅਖਰ ਕਰਿ ਕਰਿ ਬੇਦ ਬੀਚਾਰੇ ॥
اکھر ساستّر سِمّرِتِ پُرانا --	----	ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
اکھر ناد کتھن وکھّیانا --	----	ਅਖਰ ਨਾਦ ਕਥਨ ਵਖ੍ਯ੍ਯਾਨਾ ॥
اکھر مُکتِ جُگتِ بھےَ بھرما --	----	ਅਖਰ ਮੁਕਤਿ ਜੁਗਤਿ ਭੈ ਭਰਮਾ ॥
اکھر کرم کِرتِ سُچ دھرما --	----	ਅਖਰ ਕਰਮ ਕਿਰਤਿ ਸੁਚ ਧਰਮਾ ॥
دّرِسٹِمان اکھر ہےَ جیتا --	----	ਦ੍ਰਿਸਟਿਮਾਨ ਅਖਰ ਹੈ ਜੇਤਾ ॥
نانک پاربّرہم نِرلیپا --54--	----	ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥
سلوکُ --	----	ਸਲੋਕੁ ॥
ہتھِ کلنّم اگنّم مستکِ لِکھاوتی --	----	ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
اُرجھِ رہِئو سبھ سنّگِ انُوپ رُوپاوتی --	----	ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
اُستتِ کہنُ ن جاءِ مُکھہُ تُہارِییا --	----	ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
موہی دیکھِ درسُ نانک بلِہارِییا --1--	----	ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
پئُڑی --	----	ਪਉੜੀ ॥

ہے اچُت ہے پاربرٗہم اِبناسی اگھناس --	----	ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥
ہے پوُرن ہے سرب مےَ دُکھ بھنّجن گُنٹاس --	----	ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥
ہے سنّگی ہے نِرنّکار ہے نِرگُنٹ سبھ ٹیک --	----	ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥
ہے گوبِد ہے گُنٹ نِدھان جا کےَ سدا بِبیک --	----	ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥
ہے اپرنّپر ہرِ ہرے ہہِ بھی ہوونہار --	----	ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥
ہے سنّتہ کےَ سدا سنّگِ نِدھارا آدھار --	----	ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥
ہے ٹھاکُر ہءُ داسرو مےَ نِرگُن گُنُ نہی کوءِ --	----	ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥
نانک دِجےَ نام دانُ راکھءُ ہیئےَ پروءِ --55--	Page# [262]	ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥
سلوکُ --	----	ਸਲੋਕੁ ॥
گُردیو ماتا گُردیو پِتا گُردیو سُیامی پرمیسُرا --	----	ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥

گُردیو سکھا اگِیان بھنّجنُ گُردیو بنّدھپِ سہودرا ـ ـ	----	ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
گُردیو داتا ہرِ نامُ اُپدسے گُردیو منّتُ نِرودھرا ـ ـ	----	ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
گُردیو سانْتِ ستِ بُدھِ مُورتِ گُردیو پارس پرس پرا ـ ـ	----	ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
گُردیو تِیرتھُ انّمرِت سرووَرُ گُر گِیان مجنُ اپرنّپرا ـ ـ	----	ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
گُردیو کرتا سبھِ پاپ ہرتا گُردیو پتِت پوِت کرا ـ ـ	----	ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
گُردیو آدِ جُگادِ جُگُ جُگُ گُردیو منّتُ ہرِ جپ اُدھرا ـ ـ	----	ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
گُردیو سنّگتِ پرّبھ میلِ کرِ کرِپا ہم مُوڑ پاپی جِتُ لگِ ترا ـ ـ	----	ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
گُردیو ستِگُرُ پاربرّہمُ پرمیسرُ گُردیو نانک ہرِ نمسکرا ـ ـ1ـ ـ	----	ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥
ایہُ سلوکُ آدِ انّتِ پڑنا ـ ـ	----	ਏਹੁ ਸਲੋਕੁ ਆਦਿ ਅੰਤਿ ਪੜਣਾ ॥
گئُڑی سکھمنی م: 5 ـ ـ	----	ਗਉੜੀ ਸੁਖਮਨੀ ਮਃ ੫ ॥
سلوکُ ـ ـ	----	ਸਲੋਕੁ ॥

ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
آدِ گُرے نمہ --	----	ਆਦਿ ਗੁਰਏ ਨਮਹ ॥
جُگادِ گُرے نمہ --	----	ਜੁਗਾਦਿ ਗੁਰਏ ਨਮਹ ॥
سِتگُرے نمہ --	----	ਸਤਿਗੁਰਏ ਨਮਹ ॥
سّری گُردیوے نمہ --1--	----	ਸ੍ਰੀ ਗੁਰਦੇਵਏ ਨਮਹ ॥੧॥
اسٹپدی --	----	ਅਸਟਪਦੀ ॥
سِمرءُ سِمرِ سِمرِ سُکھُ پاوءُ --	----	ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
کلِ کلیس تن ماہِ مِٹاوءُ --	----	ਕਲਿ ਕਲੇਸ ਤਨ ਮਾਹਿ ਮਿਟਾਵਉ ॥
سِمرءُ جاسُ بِسُنّبھر اکےَ --	----	ਸਿਮਰਉ ਜਾਸੁ ਬਿਸੁੰਭਰ ਏਕੈ ॥
نامُ جپت اگنت انیکےَ --	----	ਨਾਮੁ ਜਪਤ ਅਗਨਤ ਅਨੇਕੈ ॥
بید پُران سِنمّرِت سُدھاکھّیر --	----	ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ॥
کینے رام نام اِک آکھّیر --	----	ਕੀਨੇ ਰਾਮ ਨਾਮ ਇਕ ਆਖ੍ਯਰ ॥
کِنکا ایک جِسُ جیء بساوےَ --	----	ਕਿਨਕਾ ਏਕ ਜਿਸੁ ਜੀਅ ਬਸਾਵੈ ॥
تا کی مہِما گنی ن آوےَ --	----	ਤਾ ਕੀ ਮਹਿਮਾ ਗਨੀ ਨ ਆਵੈ ॥
کانْکھی اکےَ درس تُہارو --	----	ਕਾਂਖੀ ਏਕੈ ਦਰਸ ਤੁਹਾਰੋ ॥
نانک اُن سنّگِ موہِ اُدھارو --1--	----	ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥
سَکھمنی سُکھ انمّرِت پّربھ نامُ --	----	ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
بھگت جنا کےَ منِ بِسّرام -- رہاءُ --	----	ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
پّربھ کےَ سِمرنِ گربھِ ن بسےَ --	----	ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥

ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥	----	پّربھ کےَ سِمرنِ دُوکھُ جمُ نسےَ --
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥	----	پّربھ کےَ سِمرنِ کالُ پرہرےَ --
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥	----	پّربھ کےَ سِمرنِ دُسمنُ ٹرےَ --
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥	----	پّربھ سِمرت کچھُ بِگھنُ ن لاگےَ --
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥	----	پّربھ کےَ سِمرنِ اندِنُ جاگےَ --
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥	----	پّربھ کےَ سِمرنِ بھءُ ن بِیاپےَ --
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥	----	پّربھ کےَ سِمرنِ دُکھُ ن سنّتاپےَ --
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥	----	پّربھ کا سِمرنُ سادھ کےَ سنّگِ --
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥	----	سرب نِدھان نانك ہرِ رنّگِ --2--
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥	----	پّربھ کےَ سِمرنِ رِدھِ سِدھِ نءُ نِدھِ --
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥	----	پّربھ کےَ سِمرنِ گِیانُ دھِیانُ تتُ بُدھِ --
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥	----	پّربھ کےَ سِمرنِ جپ تپ پُوجا --
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥	----	پّربھ کےَ سِمرنِ بنسےَ دُوجا --
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥	----	پّربھ کےَ سِمرنِ تیِرتھ اِسنانی --
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥	----	پّربھ کےَ سِمرنِ درگہ مانی --
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥	----	پّربھ کےَ سِمرنِ ہوءِ سُ بھلا --

پّربھ کےَ سِمرنِ سُپھل پھلا ۔۔	----	ਪ੍ਰਭ ਕੈ ਸਿਮਰਨਿ ਸੁਫਲ ਫਲਾ ॥
سے سِمرِہِ جِن آپِ سِمراۓ ۔۔	----	ਸੇ ਸਿਮਰਹਿ ਜਿਨ ਆਪਿ ਸਿਮਰਾਏ ॥
نانکؔ تا کےَ لاگءُ پاۓ ۔۔3۔۔	Page# [263]	ਨਾਨਕ ਤਾ ਕੈ ਲਾਗਉ ਪਾਏ ॥੩॥
پّربھ کا سِمرنُ سبھ تے اُوچا ۔۔	----	ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
پّربھ کےَ سِمرنِ اُدھرے مُوچا ۔۔	----	ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
پّربھ کےَ سِمرنِ ترِّسنا بُجھےَ ۔۔	----	ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
پّربھ کےَ سِمرنِ سبھُ کِچھُ سُجھےَ ۔۔	----	ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
پّربھ کےَ سِمرنِ ناہی جم ترّاسا ۔۔	----	ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
پّربھ کےَ سِمرنِ پُورن آسا ۔۔	----	ਪ੍ਰਭ ਕੈ ਸਿਮਰਨਿ ਪੂਰਨ ਆਸਾ ॥
پّربھ کےَ سِمرنِ من کی ملُ جاءِ ۔۔	----	ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
انّمرِّت نامُ رِد ماہِ سماءِ ۔۔	----	ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
پّربھ جی بسہِ سادھ کی رسنا ۔۔	----	ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
نانکؔ جن کا داسنِ دسنا ۔۔4۔۔	----	ਨਾਨਕ ਜਨ ਕਾ ਦਾਸਨਿ ਦਸਨਾ ॥੪॥
پّربھ کءُ سِمرِہِ سے دھنونّتے ۔۔	----	ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
پّربھ کءُ سِمرِہِ سےپتِونّتے ۔۔	----	ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
پّربھ کءُ سِمرِہِ سے جن پروان ۔۔	----	ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
پّربھ کءُ سِمرِہِ سے پُرکھ پّردھان ۔۔	----	ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
پّربھ کءُ سِمرِہِ سِ بیمُہتاجے ۔۔	----	ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
پّربھ کءُ سِمرِہِ سِ سرب کے راجے ۔۔	----	ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥

پّربھ کءُ سِمرِہ سے سُکھواسی ـــ	----	ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
پّربھ کءُ سِمرِہ سدا اِبناسی ـــ	----	ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
سِمرن تے لاگے جِن آپِ دئِیالا ـــ	----	ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
نانک جن کی منّگےَ روالا ـــ5ـــ	----	ਨਾਨਕ ਜਨ ਕੀ ਮੰਗੈ ਰਵਾਲਾ ॥੫॥
پّربھ کءُ سِمرِہ سے پرئُپکاری ـــ	----	ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
پّربھ کءُ سِمرِہ تِن سد بلِہاری ـــ	----	ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
پّربھ کءُ سِمرِہ سے مُکھ سُہاوے ـــ	----	ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
پّربھ کءُ سِمرِہ تِن سُوکھِ بِہاوےَ ـــ	----	ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
پّربھ کءُ سِمرِہ تِن آتمُ جِیتا ـــ	----	ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
پّربھ کءُ سِمرِہ تِن نِرمل رِیتا ـــ	----	ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
پّربھ کءُ سِمرِہ تِن اند گھنیرے ـــ	----	ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
پّربھ کءُ سِمرِہ بسہِ ہرِ نیرے ـــ	----	ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
سنّت کّرِپا تے اندِنُ جاگِ ـــ	----	ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
نانک سِمرنُ پُورے بھاگِ ـــ6ـــ	----	ਨਾਨਕ ਸਿਮਰਨੁ ਪੂਰੇ ਭਾਗਿ ॥੬॥
پّربھ کےَ سِمرنِ کارج پُورے ـــ	----	ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
پّربھ کےَ سِمرنِ کبہُ ن جھُورے ـــ	----	ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
پّربھ کےَ سِمرنِ ہرِ گُن بانی ـــ	----	ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
پّربھ کےَ سِمرنِ سہجِ سمانی ـــ	----	ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
پّربھ کےَ سِمرنِ نِہچل آسنُ ـــ	----	ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥

پّربھ کے سِمرنِ کمل بِگاسنُ --	----	ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
پّربھ کے سِمرنِ انہد جھُنکار --	----	ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
سُکھُ پّربھ سِمرن کا انتُ ن پار --	----	ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
سِمرہِ سے جن جِن کءُ پّربھ مئِیا --	----	ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
نانک تِن جن سرنی پئِیا --7--	----	ਨਾਨਕ ਤਿਨ ਜਨ ਸਰਨੀ ਪਇਆ ॥੭॥
ہرِ سِمرنُ کرِ بھگت پّرگٹائے --	----	ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
ہرِ سِمرنِ لگِ بید اُپائے --	----	ਹਰਿ ਸਿਮਰਨਿ ਲਗਿ ਬੇਦ ਉਪਾਏ ॥
ہرِ سِمرنِ بھئے سِدھ جتی داتے --	----	ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
ہرِ سِمرنِ نیچ چہُ کُنٹ جاتے --	----	ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ہرِ سِمرنِ دھاری سبھ دھرنا --	----	ਹਰਿ ਸਿਮਰਨਿ ਧਾਰੀ ਸਭ ਧਰਨਾ ॥
سِمرِ سِمرِ ہرِ کارن کرنا --	----	ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
ہرِ سِمرنِ کیئو سگل اکارا --	----	ਹਰਿ ਸਿਮਰਨਿ ਕੀਓ ਸਗਲ ਅਕਾਰਾ ॥
ہرِ سِمرن مہِ آپ نِرنّکارا --	----	ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
کرِ کِرپا جِسُ آپ بُجھائِیا --	----	ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
نانک گُرمُکھِ ہرِ سِمرنُ تِنِ پائِیا --8--1--	----	ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
سلوکُ --	----	ਸਲੋਕੁ ॥
دِین درد دُکھ بھنّجنا گھٹِ گھٹِ ناتھ اناتھ --	----	ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥

سرنِ تُمھّاری آئِئو نانک کے پّربھ ساتھ --1--	----	ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
اسٹپدی --	Page# [264]	ਅਸਟਪਦੀ ॥
جہ مات پِتا سُت مِیت ن بھائی --	----	ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
من اُوہا نامُ تیرے سنّگِ سہائی --	----	ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
جہ مہا بھِئیان دُوت جم دلے --	----	ਜਹ ਮਹਾ ਭਇਆਨ ਦੂਤ ਜਮ ਦਲੈ ॥
تہِ کیول نامُ سنّگِ تیرے چلے --	----	ਤਹਿ ਕੇਵਲ ਨਾਮੁ ਸੰਗਿ ਤੇਰੈ ਚਲੈ ॥
جہ مُسکل[1] ہووے اتِ بھاری -- |	----	ਜਹ ਮੁਸਕਲ ਹੋਵੈ ਅਤਿ ਭਾਰੀ ॥
[1]مُشکل-		
ہرِ کو نامُ کھِن ماہِ اُدھاری --	----	ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
انِک پُنہچرن کرت نہی ترے --	----	ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ہرِ کو نامُ کوٹِ پاپ پرہرے --	----	ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
گُرمُکھِ نامُ جپہُ من میرے --	----	ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
نانک پاوہُ سُوکھ گھنیرے --1--	----	ਨਾਨਕ ਪਾਵਹੁ ਸੂਖ ਘਨੇਰੇ ॥੧॥
سگل سّرِسٹِ کو راجا دُکھِیا --	----	ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ہرِ کا نامُ جپت ہوءِ سُکھِیا --	----	ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
لاکھ کروری بنّدھُ ن پرے --	----	ਲਾਖ ਕਰੋਰੀ ਬੰਧੁ ਨ ਪਰੈ ॥
ہرِ کا نامُ جپت نِسترے --	----	ਹਰਿ ਕਾ ਨਾਮੁ ਜਪਤ ਨਿਸਤਰੈ ॥
انِک مائِیا رنّگ تِکھ ن بجُھاوے --	----	ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥

ਹਰਿ ਕਾ ਨਾਮੁ ਜਪਤ ਆਘਾਵੈ ॥	----	ہرِ کا نامُ جپت آگھاوےَ --
ਜਿਹ ਮਾਰਗਿ ਇਹੁ ਜਾਤ ਇਕੇਲਾ ॥	----	جِہ مارگِ اِہُ جات اِکیلا --
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥	----	تہ ہرِ نامُ سنّگِ ہوت سُہیلا --
ਐਸਾ ਨਾਮੁ ਮਨ ਸਦਾ ਧਿਆਈਐ ॥	----	اَیسا نامُ من سدا دھِیائیۓَ --
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥	----	نانک گُرمُکھِ پرم گتِ پائیۓَ --2--
ਛੂਟਤ ਨਹੀ ਕੋਟਿ ਲਖ ਬਾਹੀ ॥	----	چھُوٹت نہی کوٹِ لکھ باہی --
ਨਾਮੁ ਜਪਤ ਤਹ ਪਾਰਿ ਪਰਾਹੀ ॥	----	نامُ جپت تہ پارِ پراہی --
ਅਨਿਕ ਬਿਘਨ ਜਹ ਆਇ ਸੰਘਾਰੈ ॥	----	انِک بِگھن جہ آءِ سنگّھارےَ --
ਹਰਿ ਕਾ ਨਾਮੁ ਤਤਕਾਲ ਉਧਾਰੈ ॥	----	ہرِ کا نامُ تتکال اُدھارےَ --
ਅਨਿਕ ਜੋਨਿ ਜਨਮੈ ਮਰਿ ਜਾਮ ॥	----	انِک جونِ جنمےَ مرِ جام --
ਨਾਮੁ ਜਪਤ ਪਾਵੈ ਬਿਸ੍ਰਾਮ ॥	----	نامُ جپت پاوےَ بِسّرام --
ਹਉ ਮੈਲਾ ਮਲੁ ਕਬਹੁ ਨ ਧੋਵੈ ॥	----	ہءُ مَیلا ملُ کبہُ ن دھووےَ --
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥	----	ہرِ کا نامُ کوٹِ پاپ کھووےَ --
ਐਸਾ ਨਾਮੁ ਜਪਹੁ ਮਨ ਰੰਗਿ ॥	----	اَیسا نامُ جپہُ من رنّگِ --
ਨਾਨਕ ਪਾਈਐ ਸਾਧ ਕੈ ਸੰਗਿ ॥੩॥	----	نانک پائیۓَ سادھ کےَ سنّگِ --3--
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥	----	جِہ مارگ کے گنے جاہِ ن کوسا --
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥	----	ہرِ کا نامُ اُوہا سنّگِ توسا[1] -- | [1]توشا-
ਜਿਹ ਪੈਡੈ ਮਹਾ ਅੰਧ ਗੁਬਾਰਾ ॥	----	جِہ پَیڈے مہا انّدھ گُبارا[1] -- | [1]غُبارا-
ਹਰਿ ਕਾ ਨਾਮੁ ਸੰਗਿ ਉਜੀਆਰਾ ॥	----	ہرِ کا نامُ سنّگِ اُجیارا --

جہا پنّتھِ تیرا کو ن سِجانُو --	ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ہرِ کا نامُ تہ نالِ پچھانُو --	ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
جہ مہا بھِئیان تپتِ بہُ گھام --	ਜਹ ਮਹਾ ਭਇਆਨ ਤਪਤਿ ਬਹੁ ਘਾਮ ॥
تہ ہرِ کے نام کی تُم اُوپرِ چھام --	ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
جہا تّرِکھا من تُجھُ آکرکھےَ --	ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
تہ نانک ہرِ ہرِ انّمرِتُ برکھےَ --4--	ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥
بھگت جنا کی برتنِ نامُ --	ਭਗਤ ਜਨਾ ਕੀ ਬਰਤਨਿ ਨਾਮੁ ॥
سنّت جنا کےَ منِ بِسّرامُ --	ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ہرِ کا نامُ داس کی اوٹ --	ਹਰਿ ਕਾ ਨਾਮੁ ਦਾਸ ਕੀ ਓਟ ॥
ہرِ کےَ نامِ اُدھرے جن کوٹِ --	ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ہرِ جسُ کرت سنّت دِنُ راتِ --	ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
ہرِ ہرِ اؤُکھدھُ سادھ کماتِ --	ਹਰਿ ਹਰਿ ਅਉਖਧੁ ਸਾਧ ਕਮਾਤਿ ॥
ہرِ جن کےَ ہرِ نامُ نِدھانُ --	ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
پاربّرہمِ جن کینو دان --	ਪਾਰਬ੍ਰਹਮਿ ਜਨ ਕੀਨੋ ਦਾਨ ॥
من تن رنّگِ رتے رنّگ ایکےَ --	ਮਨ ਤਨ ਰੰਗਿ ਰਤੇ ਰੰਗ ਏਕੈ ॥
نانک جن کےَ بِرتِ بِبیکےَ --5--	ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥
ہرِ کا نامُ جن کءُ مُکتِ جُگتِ --	ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
ہرِ کےَ نامِ جن کءُ ترِپتِ بھُگتِ --	ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥

ہرِ کا نامُ جن کا رُوپ رنّگُ ـ ـ	----	ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
ہرِ نامُ جپت کب پرےَ ن بھنّگُ ـ ـ	----	ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ہرِ کا نامُ جن کی وڈِیائی ـ ـ	----	ਹਰਿ ਕਾ ਨਾਮੁ ਜਨ ਕੀ ਵਡਿਆਈ ॥
ہرِ کےَ نامِ جن سوبھا پائی ـ ـ	----	ਹਰਿ ਕੈ ਨਾਮਿ ਜਨ ਸੋਭਾ ਪਾਈ ॥
ہرِ کا نامُ جن کءُ بھوگ جوگ ـ ـ	Page# [265]	ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
ہرِ نامُ جپت کچھُ ناہِ بِئوگُ ـ ـ	----	ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
جنُ راتا ہرِ نام کی سیوا ـ ـ	----	ਜਨੁ ਰਾਤਾ ਹਰਿ ਨਾਮ ਕੀ ਸੇਵਾ ॥
نانک پُوجےَ ہرِ ہرِ دیوا ـ ـ6ـ ـ	----	ਨਾਨਕ ਪੂਜੈ ਹਰਿ ਹਰਿ ਦੇਵਾ ॥੬॥
ہرِ ہرِ جن کےَ مالُ کھجِینا[1] ـ ـ | [1]خزِینا-	----	ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ہرِ دھنُ جن کءُ آپ پرّبھِ دِینا ـ ـ	----	ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ہرِ ہرِ جن کےَ اوٹ ستانْڈی ـ ـ	----	ਹਰਿ ਹਰਿ ਜਨ ਕੈ ਓਟ ਸਤਾਣੀ ॥
ہرِ پرّتاپِ جن اور ن جانْڈی ـ ـ	----	ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
اوتِ پوتِ جن ہرِ رسِ راتے ـ ـ	----	ਓਤਿ ਪੋਤਿ ਜਨ ਹਰਿ ਰਸਿ ਰਾਤੇ ॥
سُنّن سمادھِ نام رس ماتے ـ ـ	----	ਸੁੰਨ ਸਮਾਧਿ ਨਾਮ ਰਸ ਮਾਤੇ ॥
آٹھ پہر جنُ ہرِ ہرِ جپےَ ـ ـ	----	ਆਠ ਪਹਰ ਜਨੁ ਹਰਿ ਹਰਿ ਜਪੈ ॥
ہرِ کا بھگتُ پرّگٹ نہی چھپےَ ـ ـ	----	ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ہرِ کی بھگتِ مُکتِ بہُ کرے ـ ـ	----	ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
نانک جن سنّگِ کیتے ترے ـ ـ7ـ ـ	----	ਨਾਨਕ ਜਨ ਸੰਗਿ ਕੇਤੇ ਤਰੇ ॥੭॥
پارجاتُ اِہُ ہرِ کو نام ـ ـ	----	ਪਾਰਜਾਤੁ ਇਹੁ ਹਰਿ ਕੋ ਨਾਮ ॥

کامدھین ہرِ ہرِ گُݨ گام --	----	ਕਾਮਧੇਨ ਹਰਿ ਹਰਿ ਗੁਣ ਗਾਮ ॥
سبھ تے اُوتم ہرِ کی کتھا --	----	ਸਭ ਤੇ ਊਤਮ ਹਰਿ ਕੀ ਕਥਾ ॥
نامُ سُنت درد دُکھ لتھا --	----	ਨਾਮੁ ਸੁਨਤ ਦਰਦ ਦੁਖ ਲਥਾ ॥
نام کی مہِما سنّت رِد وسےَ --	----	ਨਾਮ ਕੀ ਮਹਿਮਾ ਸੰਤ ਰਿਦ ਵਸੈ ॥
سنّت پّرتاپِ دُرتُ سبھُ نسےَ --	----	ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
سنّت کا سنّگُ وڈبھاگی پائیۓَ --	----	ਸੰਤ ਕਾ ਸੰਗੁ ਵਡਭਾਗੀ ਪਾਈਐ ॥
سنّت کی سیوا نامُ دھِیائیۓَ --	----	ਸੰਤ ਕੀ ਸੇਵਾ ਨਾਮੁ ਧਿਆਈਐ ॥
نام تُلِ کچھُ اورُ ن ہوءِ --	----	ਨਾਮ ਤੁਲਿ ਕਛੁ ਅਵਰੁ ਨ ਹੋਇ ॥
نانک گُرمُکھِ نامُ پاوےَ جنُ کوءِ --2--8--	----	ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥
سلوکُ --	----	ਸਲੋਕੁ ॥
بہُ ساسترّ بہُ سِمرِتی پیکھے سرب ڈھڈھولِ --	----	ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
پُوجسِ ناہی ہرِ ہرے نانک نام امول --1--	----	ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
اسٹپدی --	----	ਅਸਟਪਦੀ ॥
جاپ تاپ گِیان سبھِ دھِیان --	----	ਜਾਪ ਤਾਪ ਗਿਆਨ ਸਭਿ ਧਿਆਨ ॥
کھٹ ساسترّ سِمرّتِ وکھِیان --	----	ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
جوگ ابھِیاس کرم دھرّم کِرِیا --	----	ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥

سگل تیاگِ بن مدھے پھِریا --	----	ਸਗਲ ਤਿਆਗਿ ਬਨ ਮਧੇ ਫਿਰਿਆ ॥
انِکْ پّرکار کیئے بہُ جتنا --	----	ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
پُنّن دان ہومے بہُ رتنا --	----	ਪੁੰਨ ਦਾਨ ਹੋਮੇ ਬਹੁ ਰਤਨਾ ॥
سرِیرُ کٹاءِ ہومےَ کرِ راتی --	----	ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ورت نیم کرےَ بہُ بھاتی --	----	ਵਰਤ ਨੇਮ ਕਰੈ ਬਹੁ ਭਾਤੀ ॥
نہی تُلِ رام نام بیچار --	----	ਨਹੀ ਤੁਲਿ ਰਾਮ ਨਾਮ ਬੀਚਾਰ ॥
نانکْ گُرمُکھِ نامُ جپیئےَ اِکْ بار --1--	----	ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥
ن ءُ کھنّڈ پّرِتھمی پھِرےَ چِرُ جیوےَ --	----	ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥
مہا اُداسُ تپیسرُ تھیوےَ --	----	ਮਹਾ ਉਦਾਸੁ ਤਪੀਸਰੁ ਥੀਵੈ ॥
اگنِ ماہِ ہومت پران --	----	ਅਗਨਿ ਮਾਹਿ ਹੋਮਤ ਪਰਾਨ ॥
کِنکْ اسّو ہَیور بھُومِ دان --	----	ਕਨਿਕ ਅਸ੍ਵ ਹੈਵਰ ਭੂਮਿ ਦਾਨ ॥
نِئُلی کرم کرےَ بہُ آسن --	----	ਨਿਉਲੀ ਕਰਮ ਕਰੈ ਬਹੁ ਆਸਨ ॥
جَین مارگ سنّجم اتِ سادھن --	----	ਜੈਨ ਮਾਰਗ ਸੰਜਮ ਅਤਿ ਸਾਧਨ ॥
نِمکھ نِمکھ کرِ سرِیرُ کٹاوےَ --	----	ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥
ت ءُ بھی ہئُمےَ مَیلُ ن جاوےَ --	----	ਤਉ ਭੀ ਹਉਮੈ ਮੈਲੁ ਨ ਜਾਵੈ ॥
ہرِ کے نام سمسرِ کچھُ ناہِ --	----	ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥
نانکْ گُرمُکھِ نامُ جپت گتِ پاہِ --2--	----	ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥
من کامنا تِیرتھ دیہ چھُٹےَ --	----	ਮਨ ਕਾਮਨਾ ਤੀਰਥ ਦੇਹ ਛੁਟੈ ॥
گربُ گُمانُ ن من تے ہُٹےَ --	----	ਗਰਬੁ ਗੁਮਾਨੁ ਨ ਮਨ ਤੇ ਹੁਟੈ ॥

سوچ کرےَ دِنس ارُ راتِ --	----	ਸੋਚ ਕਰੈ ਦਿਨਸੁ ਅਰੁ ਰਾਤਿ ॥
من کی مَیلُ ن تن تے جاتِ --	----	ਮਨ ਕੀ ਮੈਲੁ ਨ ਤਨ ਤੇ ਜਾਤਿ ॥
اِس دیہی کءُ بہُ ساودھنا کرےَ --	----	ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
من تے کبہُو ن بِکھِیا ٹرےَ --	----	ਮਨ ਤੇ ਕਬਹੂ ਨ ਬਿਖਿਆ ਟਰੈ ॥
جلِ دھووےَ بہُ دیہ انیتِ --	----	ਜਲਿ ਧੋਵੈ ਬਹੁ ਦੇਹ ਅਨੀਤਿ ॥
سُدھ کہا ہوءِ کاچی بھیِتِ --	----	ਸੁਧ ਕਹਾ ਹੋਇ ਕਾਚੀ ਭੀਤਿ ॥
من ہرِ کے نام کی مِہما اُوچ --	----	ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
نانکُ نامِ اُدھرے پتِت بہُ مُوچ --3--	----	ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥
بہُتُ سِیانپ جم کا بھءُ بِیاپے --	----	ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
انِک جتن کرِ ترِسن نا دھراپےَ --	Page# [266]	ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
بھیکھ انیک اگنِ نہی بجھےَ --	----	ਭੇਖ ਅਨੇਕ ਅਗਨਿ ਨਹੀ ਬੁਝੈ ॥
کوٹِ اُپاو درگہ نہی سجھےَ --	----	ਕੋਟਿ ਉਪਾਵ ਦਰਗਹ ਨਹੀ ਸਿਝੈ ॥
چھوٹسِ ناہی اُوبھ پئیالِ --	----	ਛੂਟਸਿ ਨਾਹੀ ਊਭ ਪਇਆਲਿ ॥
موہِ بیاپہِ مائِیا جالِ --	----	ਮੋਹਿ ਬਿਆਪਹਿ ਮਾਇਆ ਜਾਲਿ ॥
اور کرتُوتِ سگلی جمُ ڈانےَ --	----	ਅਵਰ ਕਰਤੂਤਿ ਸਗਲੀ ਜਮੁ ਡਾਨੈ ॥
گوِند بھجن بِنُ تِلُ نہی مانےَ --	----	ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ہرِ کا نامُ جپت دُکھُ جاءِ --	----	ਹਰਿ ਕਾ ਨਾਮੁ ਜਪਤ ਦੁਖੁ ਜਾਇ ॥
نانکُ بولے سہجِ سُبھاءِ --4--	----	ਨਾਨਕ ਬੋਲੈ ਸਹਜਿ ਸੁਭਾਇ ॥੪॥
چارِ پدارتھ جے کو ماگےَ --	----	ਚਾਰਿ ਪਦਾਰਥ ਜੇ ਕੋ ਮਾਗੈ ॥

سادھ جنا کی سیوا لاگے --	----	ਸਾਧ ਜਨਾ ਕੀ ਸੇਵਾ ਲਾਗੈ ॥
جے کو آپُنا دُوکھُ مِٹاوے --	----	ਜੇ ਕੋ ਆਪੁਨਾ ਦੂਖੁ ਮਿਟਾਵੈ ॥
ہرِ ہرِ نامُ رِدے سد گاوے --	----	ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
جے کو آپُنی سوبھا لورے --	----	ਜੇ ਕੋ ਆਪੁਨੀ ਸੋਭਾ ਲੋਰੈ ॥
سادھسنّگِ اِہ ہئُمے چھورے --	----	ਸਾਧਸੰਗਿ ਇਹ ਹਉਮੈ ਛੋਰੈ ॥
جے کو جنم مرنْ تے ڈرے --	----	ਜੇ ਕੋ ਜਨਮ ਮਰਣ ਤੇ ਡਰੈ ॥
سادھ جنا کی سرنی پرے --	----	ਸਾਧ ਜਨਾ ਕੀ ਸਰਨੀ ਪਰੈ ॥
جِسُ جن کءُ پرّبھ درس پِیاسا --	----	ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
نانک تا کےَ بلِ بلِ جاسا --5--	----	ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥
سگل پُرکھ مہِ پُرکھُ پرّدھانُ --	----	ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
سادھسنّگِ جا کا مٹےَ ابھِمانُ --	----	ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
آپس کءُ جو جانْےَ نیچا --	----	ਆਪਸ ਕਉ ਜੋ ਜਾਣੈ ਨੀਚਾ ॥
سوئُو گنیِئےَ سبھ تے اُوچا --	----	ਸੋਊ ਗਨੀਐ ਸਭ ਤੇ ਊਚਾ ॥
جا کا منُ ہوءِ سگل کی رِینا --	----	ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ہرِ ہرِ نامُ تِنِ گھٹِ گھٹِ چِینا --	----	ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
من اپُنے تے بُرا مِٹانا --	----	ਮਨ ਅਪੁਨੇ ਤੇ ਬੁਰਾ ਮਿਟਾਨਾ ॥
پیکھےَ سگل سرِسٹِ ساجنا --	----	ਪੇਖੈ ਸਗਲ ਸ੍ਰਿਸਟਿ ਸਾਜਨਾ ॥
سُوکھ دُوکھ جن سم دِرسٹیتا --	----	ਸੂਖ ਦੂਖ ਜਨ ਸਮ ਦ੍ਰਿਸਟੇਤਾ ॥
نانک پاپ پُنّن نہی لیپا --6--	----	ਨਾਨਕ ਪਾਪ ਪੁੰਨ ਨਹੀ ਲੇਪਾ ॥੬॥

نِردھن کےٗ دھنُ تیرو ناءُ --	----	ਨਿਰਧਨ ਕਉ ਧਨੁ ਤੇਰੋ ਨਾਉ ॥
نِتھاوے کےٗ ناءُ تیرا تھاءُ --	----	ਨਿਥਾਵੇ ਕਉ ਨਾਉ ਤੇਰਾ ਥਾਉ ॥
نِمانے کےٗ پرّبھ تیرو مانُ --	----	ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
سگل گھٹا کےٗ دیوہُ دانُ --	----	ਸਗਲ ਘਟਾ ਕਉ ਦੇਵਹੁ ਦਾਨੁ ॥
کرن کراونہار سُیامی --	----	ਕਰਨ ਕਰਾਵਨਹਾਰ ਸੁਆਮੀ ॥
سگل گھٹا کے انّترجامی --	----	ਸਗਲ ਘਟਾ ਕੇ ਅੰਤਰਜਾਮੀ ॥
اپنی گتِ مِتِ جانہُ آپے --	----	ਅਪਨੀ ਗਤਿ ਮਿਤਿ ਜਾਨਹੁ ਆਪੇ ॥
آپن سنّگِ آپِ پرّبھ راتے --	----	ਆਪਨ ਸੰਗਿ ਆਪਿ ਪ੍ਰਭ ਰਾਤੇ ॥
تُمھّری اُستتِ تُم تے ہوءِ --	----	ਤੁਮ੍ਹ੍ਰੀ ਉਸਤਤਿ ਤੁਮ ਤੇ ਹੋਇ ॥
نانک اورُ ن جانسِ کوءِ --7--	----	ਨਾਨਕ ਅਵਰੁ ਨ ਜਾਨਸਿ ਕੋਇ ॥੭॥
سرب دھرم مہِ سرّیسٹ دھرمُ --	----	ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ہرِ کو نامُ جپِ نِرمل کرمُ --	----	ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
سگل کرّیا مہِ اُوتم کِریا --	----	ਸਗਲ ਕ੍ਰਿਆ ਮਹਿ ਊਤਮ ਕਿਰਿਆ ॥
سادھسنّگِ دُرمتِ ملُ ہِریا --	----	ਸਾਧਸੰਗਿ ਦੁਰਮਤਿ ਮਲੁ ਹਿਰਿਆ ॥
سگل اُدم مہِ اُدمُ بھلا --	----	ਸਗਲ ਉਦਮ ਮਹਿ ਉਦਮੁ ਭਲਾ ॥
ہرِ کا نامُ جپہُ جیء سدا --	----	ਹਰਿ ਕਾ ਨਾਮੁ ਜਪਹੁ ਜੀਅ ਸਦਾ ॥
سگل بانی مہِ انمّرِت بانی --	----	ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ہرِ کو جسُ سُنِ رسن بکھانی --	----	ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
سگل تھان تے اوہُ اُوتم تھانُ --	----	ਸਗਲ ਥਾਨ ਤੇ ਓਹੁ ਊਤਮ ਥਾਨੁ ॥

نانک جِہ گھٹ وسےَ ہرِ نامُ --8--3--	----	ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥
سلوکُ --	----	ਸਲੋਕੁ ॥
نِرگُنیار ایانیا سو پّربھُ سدا سمالِ --	----	ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
جِن کِیا تِسُ چِیت رکھُ نانک نبہی نالِ --1--	----	ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
اسٹپدی --	----	ਅਸਟਪਦੀ ॥
رمئیا کے گُن چیتِ پرانی --	----	ਰਮਈਆ ਕੇ ਗੁਨ ਚੇਤਿ ਪਰਾਨੀ ॥
کون مُول تے کون دّرِسٹانی --	----	ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
جِن تُوںّ ساج سوارِ سیگارِیا --	----	ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
گربھ اگن مہِ جنہِ اُبارِیا --	----	ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
بار بِوستھا تُجھہِ پیارے دُودھ --	----	ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
بھرِ جوبن بھوجن سُکھ سُودھ --	----	ਭਰਿ ਜੋਬਨ ਭੋਜਨ ਸੁਖ ਸੂਧ ॥
بِردھِ بھئیا اُوپرِ ساک سَین --	----	ਬਿਰਧਿ ਭਇਆ ਊਪਰਿ ਸਾਕ ਸੈਨ ॥
مُکھِ اپیاءُ بیَٹھ کءُ دَین --	Page# [267]	ਮੁਖਿ ਅਪਿਆਉ ਬੈਠ ਕਉ ਦੈਨ ॥
اِہُ نِرگُنُ گُنُ کچھُو ن بُوجھے --	----	ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
بکھسِ[1] لیہُ تءُ نانک سیجھے --1-- |	----	ਬਖਸਿ ਲੇਹੁ ਤਉ ਨਾਨਕ ਸੀਝੈ ॥੧॥
جِہ پّرسادِ دھر اُوپرِ سُکھِ بسہِ --	----	ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
سُت بھّرات مِیت بنِتا سنگِ ہسہِ --	----	ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥

[1]بخش-

	جِہ پّرسادِ پیوہِ سِیتل جلا --	----	ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
	سُکھدائی پونُ پاوکُ امُلا --	----	ਸੁਖਦਾਈ ਪਵਨੁ ਪਾਵਕੁ ਅਮੁਲਾ ॥
	جِہ پّرسادِ بھوگہِ سبھِ رسا --	----	ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
	سگّل سمگّری سنّگِ ساتھِ بسا --	----	ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
	دِنے ہست پاو کرن نیتّر رسنا --	----	ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
	تِسہِ تیاگِ اور سنّگِ رچنا --	----	ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
	اَیسے دوکھ مُوڑ انّدھ بِیاپے --	----	ਐਸੇ ਦੋਖ ਮੂੜ ਅੰਧ ਬਿਆਪੇ ॥
	نانک کاڈھِ لیہُ پّربھ آپے --2--	----	ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥
	آدِ انّتِ جو راکھنہارُ --	----	ਆਦਿ ਅੰਤਿ ਜੋ ਰਾਖਨਹਾਰੁ ॥
	تِس سِءُ پّریت ن کرے گوارُ --	----	ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
	جا کی سیوا نو نِدھِ پاوے --	----	ਜਾ ਕੀ ਸੇਵਾ ਨਵ ਨਿਧਿ ਪਾਵੈ ॥
	تا سِءُ مُوڑا منُ نہی لاوے --	----	ਤਾ ਸਿਉ ਮੂੜਾ ਮਨੁ ਨਹੀ ਲਾਵੈ ॥
[1]حضُورے-	جو ٹھاکُرُ سد سدا ہجُورے[1] --	----	ਜੋ ਠਾਕੁਰੁ ਸਦ ਸਦਾ ਹਜੂਰੇ ॥
	تا کءُ انّدھا جانت دُورے --	----	ਤਾ ਕਉ ਅੰਧਾ ਜਾਨਤ ਦੂਰੇ ॥
	جا کی ٹہل پاوے درگہ مانُ --	----	ਜਾ ਕੀ ਟਹਲ ਪਾਵੈ ਦਰਗਹ ਮਾਨੁ ॥
	تِسہِ بِسارے مُگدھ اجانُ --	----	ਤਿਸਹਿ ਬਿਸਾਰੈ ਮੁਗਧੁ ਅਜਾਨੁ ॥
	سدا سدا اِہُ بھُولنہارُ --	----	ਸਦਾ ਸਦਾ ਇਹੁ ਭੂਲਨਹਾਰੁ ॥
	نانک راکھنہارُ اپارُ --3--	----	ਨਾਨਕ ਰਾਖਨਹਾਰੁ ਅਪਾਰੁ ॥੩॥
	رتنُ تیاگِ کئُڈی سنّگِ رچے --	----	ਰਤਨੁ ਤਿਆਗਿ ਕਉਡੀ ਸੰਗਿ ਰਚੈ ॥

ساچُ چھوڈِ جھوٹھ سنّگِ مچے -- ---- ਸਾਚੁ ਛੋਡਿ ਝੂਠ ਸੰਗਿ ਮਚੈ ॥

جو چھڈنا سُ استھِرُ کرِ مانے -- ---- ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥

جو ہوونُ سو دُورِ پرانے -- ---- ਜੋ ਹੋਵਨੁ ਸੋ ਦੂਰਿ ਪਰਾਨੈ ॥

چھوڈِ جاءِ تِس کا سّرمُ کرے -- ---- ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥

سنّگِ سہائی تِسُ پرہرے -- ---- ਸੰਗਿ ਸਹਾਈ ਤਿਸੁ ਪਰਹਰੈ ॥

چنّدن لیپُ اُتارے دھوءِ -- ---- ਚੰਦਨ ਲੇਪੁ ਉਤਾਰੈ ਧੋਇ ॥

گردھب پّرِیتِ بھسم سنّگِ ہوءِ -- ---- ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥

انّدھ کُوپ مہِ پتِت بِکرال -- ---- ਅੰਧ ਕੂਪ ਮਹਿ ਪਤਿਤ ਬਿਕਰਾਲ ॥

نانک کاڈھِ لیہُ پّربھ دئِیال --4-- ---- ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

کرتُوتِ پسُو کی مانس جاتِ[1] -- ---- ਕਰਤੂਤਿ ਪਸੂ ਕੀ ਮਾਨਸ ਜਾਤਿ ॥ | [1] ذاتِ

لوک پچارا کرے دِنُ راتِ -- ---- ਲੋਕ ਪਚਾਰਾ ਕਰੈ ਦਿਨੁ ਰਾਤਿ ॥

باہرِ بھیکھ انّترِ ملُ مائِیا -- ---- ਬਾਹਰਿ ਭੇਖ ਅੰਤਰਿ ਮਲੁ ਮਾਇਆ ॥

چھپسِ ناہِ کچھُ کرے چھپائِیا -- ---- ਛਪਸਿ ਨਾਹਿ ਕਛੁ ਕਰੈ ਛਪਾਇਆ ॥

باہرِ گیان دھِیان اِسنان -- ---- ਬਾਹਰਿ ਗਿਆਨ ਧਿਆਨ ਇਸਨਾਨ ॥

انّترِ بِیاپے لوبھُ سُیانُ -- ---- ਅੰਤਰਿ ਬਿਆਪੈ ਲੋਭੁ ਸੁਆਨੁ ॥

انّترِ اگنِ باہرِ تنُ سُیاہ -- ---- ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥

گلِ پاتھر کیسے ترے اتھاہ -- ---- ਗਲਿ ਪਾਥਰ ਕੈਸੇ ਤਰੈ ਅਥਾਹ ॥

جا کے انّترِ بسے پّربھُ آپِ -- ---- ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥

نانک تے جن سہجِ سماتِ --5-- ---- ਨਾਨਕ ਤੇ ਜਨ ਸਹਜਿ ਸਮਾਤਿ ॥੫॥

سُنِ انّدھا کَیسے مارگُ پاوے --	----	ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
کرُ گہِ لیہُ اوڑِ نِبھاوے --	----	ਕਰੁ ਗਹਿ ਲੇਹੁ ਓੜਿ ਨਿਬਹਾਵੈ ॥
کہا بجُھارتِ بُوجھے ڈورا --	----	ਕਹਾ ਬੁਝਾਰਤਿ ਬੂਝੈ ਡੋਰਾ ॥
نِسِ کہیِئے تءُ سمجھے بھورا --	----	ਨਿਸਿ ਕਹੀਐ ਤਉ ਸਮਝੈ ਭੋਰਾ ॥
کہا بِسنپد گاوے گُنّگ --	----	ਕਹਾ ਬਿਸਨਪਦ ਗਾਵੈ ਗੁੰਗ ॥
جتن کرے تءُ بھی سُر بھنّگ --	----	ਜਤਨ ਕਰੈ ਤਉ ਭੀ ਸੁਰ ਭੰਗ ॥
کہ پِنّگُل پربت پر بھون --	----	ਕਹ ਪਿੰਗੁਲ ਪਰਬਤ ਪਰ ਭਵਨ ॥
نہی ہوت اُوہا اُسُ گون --	----	ਨਹੀ ਹੋਤ ਊਹਾ ਉਸੁ ਗਵਨ ॥
کرتار کرُنا مے دِینُ بینتی کرے --	----	ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
نانک تُمری کِرپا ترے --6--	----	ਨਾਨਕ ਤੁਮਰੀ ਕਿਰਪਾ ਤਰੈ ॥੬॥
سنّگِ سہائی سُ آوے ن چِیتِ --	----	ਸੰਗਿ ਸਹਾਈ ਸੁ ਆਵੈ ਨ ਚੀਤਿ ॥
جو بَیرائی تا سِءُ پّرِیتِ --	----	ਜੋ ਬੈਰਾਈ ਤਾ ਸਿਉ ਪ੍ਰੀਤਿ ॥
بلُویا کے گّرِہ بھِیترِ بسے --	----	ਬਲੂਆ ਕੇ ਗ੍ਰਿਹ ਭੀਤਰਿ ਬਸੈ ॥
اند کیل مائِیا رنّگِ رسے --	----	ਅਨਦ ਕੇਲ ਮਾਇਆ ਰੰਗਿ ਰਸੈ ॥
دّرِڑُ کرِ مانے منہِ پّرتیتِ --	----	ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
کالُ ن آوے مُوڑے چِیتِ --	----	ਕਾਲੁ ਨ ਆਵੈ ਮੂੜੇ ਚੀਤਿ ॥
بَیر بِرودھ کام کّرودھ موہ --	----	ਬੈਰ ਬਿਰੋਧ ਕਾਮ ਕ੍ਰੋਧ ਮੋਹ ॥
جھُوٹھ بِکار مہا لوبھ دھّروہ --	----	ਝੂਠ ਬਿਕਾਰ ਮਹਾ ਲੋਭ ਧ੍ਰੋਹ ॥
اِیاہُو جُگتِ بِہانے کئی جنم --	Page# [268]	ਇਆਹੂ ਜੁਗਤਿ ਬਿਹਾਨੇ ਕਈ ਜਨਮ ॥

نانک راکھِ لیہُ آپن کرِ کرم --7--	----	ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
تُو ٹھاکُرُ تُم پہِ ارداِس[1] -- | [1]عرداِس-	----	ਤੂ ਠਾਕੁਰੁ ਤੁਮ ਪਹਿ ਅਰਦਾਸਿ ॥
جیءُ پِنّڈُ سبھُ تیری راسِ --	----	ਜੀਉ ਪਿੰਡੁ ਸਭੁ ਤੇਰੀ ਰਾਸਿ ॥
تُم مات پِتا ہم بارِک تیرے --	----	ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
تُمری کرِّپا مہِ سُوکھ گھنیرے --	----	ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
کوءِ ن جانےَ تُمرا انّتُ --	----	ਕੋਇ ਨ ਜਾਨੈ ਤੁਮਰਾ ਅੰਤੁ ॥
اُوچے تے اُوچا بھگونّت --	----	ਊਚੇ ਤੇ ਊਚਾ ਭਗਵੰਤ ॥
سگل سمگّری تُمرےَ سُوتّرِ دھاری --	----	ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
تُم تے ہوءِ سُ آگِیاکاری --	----	ਤੁਮ ਤੇ ਹੋਇ ਸੁ ਆਗਿਆਕਾਰੀ ॥
تُمری گتِ مِتِ تُم ہی جانی --	----	ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
نانک داس سدا کُربانی[1] --8--4-- | [1]قُربانی-	----	ਨਾਨਕ ਦਾਸ ਸਦਾ ਕੁਰਬਾਨੀ ॥੮॥੪॥
سلوکُ --	----	ਸਲੋਕੁ ॥
دینہارُ پرّبھ چھوڈِ کےَ لاگہِ آن سُیاءِ --	----	ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
نانک کہُو ن سِیجھئی بِنُ ناوےَ پتِ جاءِ --1--	----	ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
اسٹپدی --	----	ਅਸਟਪਦੀ ॥
دس بستُو لے پاچھےَ پاوےَ --	----	ਦਸ ਬਸਤੂ ਲੇ ਪਾਛੈ ਪਾਵੈ ॥

ایک بستُ کارنِ بِکھوٹِ گواوے ۔۔	----	ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ایک بھی ن دےءِ دس بھی ہِرِ لےءِ ۔۔	----	ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
تءُ مُوڑا کہُ کہا کرےءِ ۔۔	----	ਤਉ ਮੂੜਾ ਕਹੁ ਕਹਾ ਕਰੇਇ ॥
جِسُ ٹھاکُر سِءُ ناہی چارا ۔۔	----	ਜਿਸੁ ਠਾਕੁਰ ਸਿਉ ਨਾਹੀ ਚਾਰਾ ॥
تا کءُ کیِجےَ سد نمسکارا ۔۔	----	ਤਾ ਕਉ ਕੀਜੈ ਸਦ ਨਮਸਕਾਰਾ ॥
جا کےَ منِ لاگا پ٘ربھُ میِٹھا ۔۔	----	ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
سرب سُوکھ تاہُو منِ وُوٹھا ۔۔	----	ਸਰਬ ਸੂਖ ਤਾਹੂ ਮਨਿ ਵੂਠਾ ॥
جِسُ جن اپنا ہُکمُ[1] منائِیا ۔۔ | [1] حُکمُ۔	----	ਜਿਸੁ ਜਨ ਅਪਨਾ ਹੁਕਮੁ ਮਨਾਇਆ ॥
سرب تھوک نانک تِنِ پائِیا ۔۔1۔۔	----	ਸਰਬ ਥੋਕ ਨਾਨਕ ਤਿਨਿ ਪਾਇਆ ॥੧॥
اگنت ساہُ اپنی دے راسِ ۔۔	----	ਅਗਨਤ ਸਾਹੁ ਅਪਨੀ ਦੇ ਰਾਸਿ ॥
کھات پیِت برتےَ اند اُلاسِ ۔۔	----	ਖਾਤ ਪੀਤ ਬਰਤੈ ਅਨਦ ਉਲਾਸਿ ॥
اپُنی امان کچھُ بہُرِ ساہُ لےءِ ۔۔	----	ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
اگِیانی منِ روسُ کرےءِ ۔۔	----	ਅਗਿਆਨੀ ਮਨਿ ਰੋਸੁ ਕਰੇਇ ॥
اپنی پرتیِتِ آپ ہی کھووے ۔۔	----	ਅਪਨੀ ਪਰਤੀਤਿ ਆਪ ਹੀ ਖੋਵੈ ॥
بہُرِ اُس کا بِس٘واسُ ن ہووے ۔۔	----	ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
جِس کی بستُ تِسُ آگےَ راکھےَ ۔۔	----	ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
پ٘ربھ کی آگِیا مانےَ ماتھےَ ۔۔	----	ਪ੍ਰਭ ਕੀ ਆਗਿਆ ਮਾਨੈ ਮਾਥੈ ॥
اُس تے چئُگُن کرےَ نِہالُ ۔۔	----	ਉਸ ਤੇ ਚਉਗੁਨ ਕਰੈ ਨਿਹਾਲੁ ॥

نانکُ ساہِبُ[1] سدا دئِیالُ ـ ـ2ـ ـ |	----	ਨਾਨਕ ਸਾਹਿਬੁ ਸਦਾ ਦਇਆਲੁ ॥੨॥
[1]صاحِبُ۔		
انِکُ بھاتِ مائِیا کے ہیت ـ ـ	----	ਅਨਿਕ ਭਾਤਿ ਮਾਇਆ ਕੇ ਹੇਤ ॥
سرپر ہووت جانُ انیت ـ ـ	----	ਸਰਪਰ ਹੋਵਤ ਜਾਨੁ ਅਨੇਤ ॥
بِرکھ کی چھائِیا سِءُ رنّگُ لاوے ـ ـ	----	ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
اوہ بنسے اُہُ منِ پچھُتاوے ـ ـ	----	ਓਹ ਬਿਨਸੈ ਉਹੁ ਮਨਿ ਪਛੁਤਾਵੈ ॥
جو دِسے سو چالنہارُ ـ ـ	----	ਜੋ ਦੀਸੈ ਸੋ ਚਾਲਨਹਾਰੁ ॥
لپٹِ رہِئو تہ انّدھ انّدھارُ ـ ـ	----	ਲਪਟਿ ਰਹਿਓ ਤਹ ਅੰਧ ਅੰਧਾਰੁ ॥
بٹاؤُ سِءُ جو لاوے نیہ ـ ـ	----	ਬਟਾਊ ਸਿਉ ਜੋ ਲਾਵੈ ਨੇਹ ॥
تا کءُ ہاتھِ ن آوے کیہ ـ ـ	----	ਤਾ ਕਉ ਹਾਥਿ ਨ ਆਵੈ ਕੇਹ ॥
من ہرِ کے نام کی پ٘رِیتِ سُکھدائی ـ ـ	----	ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
کرِ کِرپا نانک آپِ لئے لائی ـ ـ3ـ ـ	----	ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
مِتھِیا تنُ دھنُ کُٹنّبُ سبائِیا ـ ـ	----	ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
مِتھِیا ہئُمے ممتا مائِیا ـ ـ	----	ਮਿਥਿਆ ਹਉਮੈ ਮਮਤਾ ਮਾਇਆ ॥
مِتھِیا راج جوبن دھن مال ـ ـ	----	ਮਿਥਿਆ ਰਾਜ ਜੋਬਨ ਧਨ ਮਾਲ ॥
مِتھِیا کام ک٘رودھ بِکرال ـ ـ	----	ਮਿਥਿਆ ਕਾਮ ਕ੍ਰੋਧ ਬਿਕਰਾਲ ॥
مِتھِیا رتھ ہستی اسّو بستّرا ـ ـ	----	ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
مِتھِیا رنّگ سنّگِ مائِیاپیکھِ ہستا ـ ـ	----	ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
مِتھِیا دھ٘روہ موہ ابھِمانُ ـ ـ	----	ਮਿਥਿਆ ਧ੍ਰੋਹ ਮੋਹ ਅਭਿਮਾਨੁ ॥

مِتھیا آپس اُوپرِ کرت گُمانُ --	----	ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
استھِرُ بھگتِ سادھ کی سرن --	----	ਅਸਥਿਰੁ ਭਗਤਿ ਸਾਧ ਕੀ ਸਰਨ ॥
نانک جپِ جپِ جیوےَ ہرِ کے چرن --4--	----	ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥
مِتھیا سّرون پر نِنّدا سُنہِ --	----	ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
مِتھیا ہست پر درب کےُ ہِرہِ --	----	ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
مِتھیا نیتّر پیکھت پر تّرِء رُوپاد --	Page# [269]	ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
مِتھیا رسنا بھوجن ان سّواد --	----	ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
مِتھیا چرن پر بِکار کےُ دھاوہِ --	----	ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
مِتھیا من پر لوبھ لُبھاوہِ --	----	ਮਿਥਿਆ ਮਨ ਪਰ ਲੋਭ ਲੁਭਾਵਹਿ ॥
مِتھیا تن نہی پرئُپکارا --	----	ਮਿਥਿਆ ਤਨ ਨਹੀ ਪਰਉਪਕਾਰਾ ॥
مِتھیا باسُ لیت بِکارا --	----	ਮਿਥਿਆ ਬਾਸੁ ਲੇਤ ਬਿਕਾਰਾ ॥
بِنُ بُوجھے مِتھیا سبھ بھئے --	----	ਬਿਨੁ ਬੂਝੇ ਮਿਥਿਆ ਸਭ ਭਏ ॥
سپھل دیہ نانک ہرِ ہرِ نام لۓ --5--	----	ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
بِرتھی ساکت کی آرجا --	----	ਬਿਰਥੀ ਸਾਕਤ ਕੀ ਆਰਜਾ ॥
ساچ بِنا کہ ہووت سُوچا --	----	ਸਾਚ ਬਿਨਾ ਕਹ ਹੋਵਤ ਸੂਚਾ ॥
بِرتھا نام بِنا تنُ انّدھ --	----	ਬਿਰਥਾ ਨਾਮ ਬਿਨਾ ਤਨੁ ਅੰਧ ॥
مُکھِ آوت تا کےَ دُرگنّدھ --	----	ਮੁਖਿ ਆਵਤ ਤਾ ਕੈ ਦੁਰਗੰਧ ॥
بِنُ سِمرن دِنُ رَینِ بّرِتھا بِہاءِ --	----	ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥

میگھ بِنا جٕ کھیتی جاءِ --	----	ਮੇਘ ਬਿਨਾ ਜਿਉ ਖੇਤੀ ਜਾਇ ॥
گوبِد بھجن بِنُ برِتھے سبھ کام --	----	ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
جِٕ کِرپن کے نِرارتھ دام --	----	ਜਿਉ ਕਿਰਪਨ ਕੇ ਨਿਰਾਰਥ ਦਾਮ ॥
دھنّنِ دھنّنِ تے جن جِہ گھٹِ بسِئو ہرِ ناءُ --	----	ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
نانکؑ تا کےَ بلِ بلِ جاءُ --6--	----	ਨਾਨਕ ਤਾ ਕੈ ਬਲਿ ਬਲਿ ਜਾਉ ॥੬॥
رہت اور کچھُ اور کماوت --	----	ਰਹਤ ਅਵਰ ਕਛੁ ਅਵਰ ਕਮਾਵਤ ॥
منِ نہی پرِیتِ مُکھہُ گنّڈھ لاوت --	----	ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
جانہار پرّبھُو پربِین --	----	ਜਾਨਨਹਾਰ ਪ੍ਰਭੂ ਪਰਬੀਨ ॥
باہِر بھیکھ ن کاہُو بھِین --	----	ਬਾਹਿਰ ਭੇਖ ਨ ਕਾਹੂ ਭੀਨ ॥
اور اُپدسےَ آپِ ن کرےَ --	----	ਅਵਰ ਉਪਦੇਸੈ ਆਪਿ ਨ ਕਰੈ ॥
آوت جاوت جنمےَ مرےَ --	----	ਆਵਤ ਜਾਵਤ ਜਨਮੈ ਮਰੈ ॥
جِس کےَ انّترِ بسےَ نِرنّکارُ --	----	ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
تِس کی سِیکھ ترےَ سنّسارُ --	----	ਤਿਸ ਕੀ ਸੀਖ ਤਰੈ ਸੰਸਾਰੁ ॥
جو تُم بھانے تِن پرّبھُ جاتا --	----	ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
نانکؑ اُن جن چرن پراتا --7--	----	ਨਾਨਕ ਉਨ ਜਨ ਚਰਨ ਪਰਾਤਾ ॥੭॥
کرءُ بینتی پاربرّہمُ سبھُ جانےَ --	----	ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
اپنا کِیا آپہِ مانےَ --	----	ਅਪਨਾ ਕੀਆ ਆਪਹਿ ਮਾਨੈ ॥
آپہِ آپ آپِ کرت نِبیرا --	----	ਆਪਹਿ ਆਪ ਆਪਿ ਕਰਤ ਨਿਬੇਰਾ ॥

کسے دُورِ جناوت کسے بُجھاوت نیرا --	----	ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
اُپاو سِیانپ سگل تے رہت --	----	ਉਪਾਵ ਸਿਆਨਪ ਸਗਲ ਤੇ ਰਹਤ ॥
سبھُ کچھُ جانےَ آتم کی رہت --	----	ਸਭੁ ਕਛੁ ਜਾਨੈ ਆਤਮ ਕੀ ਰਹਤ ॥
جِسُ بھاوے تِسُ لۓ لڑِ لاءِ --	----	ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
تھان تھننّترِ رہیا سماءِ --	----	ਥਾਨ ਥਨੰਤਰਿ ਰਹਿਆ ਸਮਾਇ ॥
سو سیوکُ جِسُ کِرپا کری --	----	ਸੋ ਸੇਵਕੁ ਜਿਸੁ ਕਿਰਪਾ ਕਰੀ ॥
نِمکھ نِمکھ جپ نانک ہری --8--5--	----	ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
سلوکُ --	----	ਸਲੋਕੁ ॥
کام کرودھ ارُ لوبھ موہ بِنس جاءِ اہنّمیو --	----	ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
نانک پّربھ سرناگتی کرِ پّرساد گُردیو --1--	----	ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥
اسٹپدی --	----	ਅਸਟਪਦੀ ॥
جِہ پّرسادِ چھتیہ انمّرِت کھاہِ --	----	ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
تِسُ ٹھاکر کءُ رکھُ من ماہِ --	----	ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
جِہ پّرسادِ سُگنّدھت تنِ لاوہِ --	----	ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥
تِس کءُ سِمرت پرم گتِ پاوہِ --	----	ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
جِہ پّرسادِ بسہِ سُکھ منّدرِ --	----	ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥
تِسہِ دھیاءِ سدا من انّدرِ --	----	ਤਿਸਹਿ ਧਿਆਇ ਸਦਾ ਮਨ ਅੰਦਰਿ ॥

جِہ پّرسادِ گّرِہ سنّگِ سُکھ بسنا --	----	ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
آٹھ پہر سِمرہُ تِس رسنا --	----	ਆਠ ਪਹਰ ਸਿਮਰਹੁ ਤਿਸੁ ਰਸਨਾ ॥
جِہ پّرسادِ رنگ رس بھوگ --	----	ਜਿਹ ਪ੍ਰਸਾਦਿ ਰੰਗ ਰਸ ਭੋਗ ॥
نانک سدا دھِیائیۓ دھِیاون جوگ --1--	----	ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥
جِہ پّرسادِ پاٹ پٹنّبر ہڈھاوہِ --	----	ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
تِسہِ تیاگِ کت اور لُبھاوہِ --	----	ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
جِہ پّرسادِ سُکھ سیج سوئیِجےَ --	----	ਜਿਹ ਪ੍ਰਸਾਦਿ ਸੁਖ ਸੇਜ ਸੋਈਜੈ ॥
من آٹھ پہر تا کا جسُ گاوِجےَ --	----	ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
جِہ پّرسادِ تُجھ سبھُ کوئُو مانےَ --	----	ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
مُکھِ تا کو جسُ رسن بکھانےَ --	Page# [270]	ਮੁਖਿ ਤਾ ਕੋ ਜਸੁ ਰਸਨ ਬਖਾਨੈ ॥
جِہ پّرسادِ تیرو رہتا دھرمُ --	----	ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥
من سدا دھِیاءِ کیول پاربّرہمُ --	----	ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
پّربھ جی جپت درگہ مانُ پاوہِ --	----	ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥
نانک پتِ سیتی گھرِ جاوہِ --2--	----	ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥
جِہ پّرسادِ آروگ کنّچن دیہی --	----	ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥
لِو لاوہُ تِس رام سنیہی --	----	ਲਿਵ ਲਾਵਹੁ ਤਿਸੁ ਰਾਮ ਸਨੇਹੀ ॥
جِہ پّرسادِ تیرا اولا رہت --	----	ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥
من سُکھُ پاوہِ ہرِ ہرِ جسُ کہت --	----	ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥
جِہ پّرسادِ تیرے سگل چھِدّر ڈھاکے --	----	ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥

مَن سرنی پرُ ٹھاکُر پّربھ تا کےَ --	----	ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥
جِہ پّرسادِ تُجھُ کوُ ن پہُوچےَ --	----	ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥
من ساسِ ساسِ سِمرہُ پّربھ اُوچے --	----	ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥
جِہ پّرسادِ پائی دّرُلبھ دیہ --	----	ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥
نانک تا کی بھگتِ کریہ --3--	----	ਨਾਨਕ ਤਾ ਕੀ ਭਗਤਿ ਕਰੇਹ ॥੩॥
جِہ پّرسادِ آبھُوکھن پہِرِیجےَ --	----	ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
من تِسُ سِمرت کِءُ آلسُ کیِجےَ --	----	ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
جِہ پّرسادِ اسّو ہستِ اسواری --	----	ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥
من تِسُ پّربھ کءُ کبہُو ن بِساری --	----	ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
جِہ پّرسادِ باگ[1] مِلکھ دھنا -- | [1]باغ-	----	ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
راکھُ پروءِ پّربھُ اپُنے منا --	----	ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
جِنِ تیری من بنت بنائی --	----	ਜਿਨਿ ਤੇਰੀ ਮਨ ਬਨਤ ਬਨਾਈ ॥
اُوٹھت بَیٹھت سد تِسہِ دھِیائی --	----	ਊਠਤ ਬੈਠਤ ਸਦ ਤਿਸਹਿ ਧਿਆਈ ॥
تِسہِ دھِیاءِ جو ایک الکھےَ --	----	ਤਿਸਹਿ ਧਿਆਇ ਜੋ ਏਕ ਅਲਖੈ ॥
اِیہا اُوہا نانک تیری رکھےَ --4--	----	ਈਹਾ ਊਹਾ ਨਾਨਕ ਤੇਰੀ ਰਖੈ ॥੪॥
جِہ پّرسادِ کرہِ پُنّن بہُ دان --	----	ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
من آٹھ پہر کرِ تِس کا دھِیان --	----	ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
جِہ پّرسادِ تُو آچار بِئُہاری --	----	ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
تِسُ پّربھ کءُ ساسِ ساسِ چِتاری --	----	ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥

جِہ پرّسادِ تیرا سُنّدر رُوپُ --	----	ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
سو پرّبھُ سِمرہُ سدا انُوپُ --	----	ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
جِہ پرّسادِ تیری نیِکی جاتِ[1] -- | [1]زاتِ-	----	ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
سو پرّبھُ سِمرِ سدا دِن راتِ --	----	ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
جِہ پرّسادِ تیری پتِ رہےَ --	----	ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥
گُر پرّسادِ نانک جسُ کہےَ --5--	----	ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥
جِہ پرّسادِ سُنہِ کرن ناد --	----	ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥
جِہ پرّسادِ پیکھہِ بِسماد --	----	ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
جِہ پرّسادِ بولہِ انّمرِت رسنا --	----	ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥
جِہ پرّسادِ سُکھِ سہجے بسنا --	----	ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
جِہ پرّسادِ ہست کر چلہِ --	----	ਜਿਹ ਪ੍ਰਸਾਦਿ ਹਸਤ ਕਰ ਚਲਹਿ ॥
جِہ پرّسادِ سنّپُورن پھلہِ --	----	ਜਿਹ ਪ੍ਰਸਾਦਿ ਸੰਪੂਰਨ ਫਲਹਿ ॥
جِہ پرّسادِ پرم گتِ پاوہِ --	----	ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥
جِہ پرّسادِ سُکھِ سہجِ سماوہِ --	----	ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
اَیسا پرّبھُ تیاگِ اور کت لاگہُ --	----	ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥
گُر پرّسادِ نانک منِ جاگہُ --6--	----	ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥
جِہ پرّسادِ تُوںّ پرّگٹُ سنّسارِ --	----	ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥
تِسُ پرّبھ کءُ مُولِ ن منہُ بِسارِ --	----	ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥
جِہ پرّسادِ تیرا پرتاپُ --	----	ਜਿਹ ਪ੍ਰਸਾਦਿ ਤੇਰਾ ਪਰਤਾਪੁ ॥

رے من مُوڑ تُو تا کءُ جاپُ --	----	ਰੇ ਮਨ ਮੂੜ ਤੂ ਤਾ ਕਉ ਜਾਪੁ ॥
جِہ پرّسادِ تیرے کارج پُورے --	----	ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥
تِسہِ جانُ من سدا ہجُورے[1] -- | [1]حضُورے-	----	ਤਿਸਹਿ ਜਾਨੁ ਮਨ ਸਦਾ ਹਜੂਰੇ ॥
جِہ پرّسادِ تُونّ پاوہِ ساچُ --	----	ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥
رے من میرے تُونّ تا سِءُ راچُ --	----	ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥
جِہ پرّسادِ سبھ کی گتِ ہوءِ --	----	ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥
نانکُ جاپُ جپےَ جپُ سوءِ --7--	----	ਨਾਨਕ ਜਾਪੁ ਜਪੈ ਜਪੁ ਸੋਇ ॥੭॥
آپِ جپاۓ جپےَ سو ناءُ --	----	ਆਪਿ ਜਪਾਏ ਜਪੈ ਸੋ ਨਾਉ ॥
آپِ گاواۓ سُ ہرِ گُن گاءُ --	----	ਆਪਿ ਗਾਵਾਏ ਸੁ ਹਰਿ ਗੁਨ ਗਾਉ ॥
پرّبھ کِرپا تے ہوءِ پرّگاسُ --	Page# [271]	ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
پرّبھُو دئِیا تے کمل بِگاسُ --	----	ਪ੍ਰਭੂ ਦਇਆ ਤੇ ਕਮਲ ਬਿਗਾਸੁ ॥
پرّبھ سُپرّسنّن بسےَ منِ سوءِ --	----	ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥
پرّبھ دئِیا تے متِ اُوتم ہوءِ --	----	ਪ੍ਰਭ ਦਇਆ ਤੇ ਮਤਿ ਊਤਮ ਹੋਇ ॥
سرب نِدھان پرّبھ تیری مِئیا --	----	ਸਰਬ ਨਿਧਾਨ ਪ੍ਰਭ ਤੇਰੀ ਮਇਆ ॥
آپہُ کچھُو ن کِنہُو لِئیا --	----	ਆਪਹੁ ਕਛੂ ਨ ਕਿਨਹੂ ਲਇਆ ॥
جِتُ جِتُ لاوہُ تِتُ لگہِ ہرِ ناتھ --	----	ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥
نانکُ اِن کےَ کچھُو ن ہاتھ --8--6--	----	ਨਾਨਕ ਇਨ ਕੈ ਕਛੂ ਨ ਹਾਥ ॥੮॥੬॥
سلوکُ --	----	ਸਲੋਕੁ ॥

اگم اگادھِ پاربّرہمُ سوءِ --	----	ਅਗਮ ਅਗਾਧਿ ਪਾਰਬ੍ਰਹਮੁ ਸੋਇ ॥
جو جو کہےَ سُ مُکتا ہوءِ --	----	ਜੋ ਜੋ ਕਹੈ ਸੁ ਮੁਕਤਾ ਹੋਇ ॥
سُنِ مِیتا نانکُ بِنوّنتا --	----	ਸੁਨਿ ਮੀਤਾ ਨਾਨਕੁ ਬਿਨਵੰਤਾ ॥
سادھ جنا کی اچرج کتھا --1--	----	ਸਾਧ ਜਨਾ ਕੀ ਅਚਰਜ ਕਥਾ ॥੧॥
اسٹپدی --	----	ਅਸਟਪਦੀ ॥
سادھ کےَ سنّگِ مُکھ اُوجل ہوت --	----	ਸਾਧ ਕੈ ਸੰਗਿ ਮੁਖ ਊਜਲ ਹੋਤ ॥
سادھسنّگِ ملُ سگلی کھوت --	----	ਸਾਧਸੰਗਿ ਮਲੁ ਸਗਲੀ ਖੋਤ ॥
سادھ کےَ سنّگِ مٹےَ ابھمانُ --	----	ਸਾਧ ਕੈ ਸੰਗਿ ਮਿਟੈ ਅਭਿਮਾਨੁ ॥
سادھ کےَ سنّگِ پّرگٹےَ سُگیانُ --	----	ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
سادھ کےَ سنّگِ بُجھےَ پّربھُ نیرا --	----	ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
سادھسنّگِ سبھُ ہوت نِبیرا --	----	ਸਾਧਸੰਗਿ ਸਭੁ ਹੋਤ ਨਿਬੇਰਾ ॥
سادھ کےَ سنّگِ پاۓ نام رتنُ --	----	ਸਾਧ ਕੈ ਸੰਗਿ ਪਾਏ ਨਾਮ ਰਤਨੁ ॥
سادھ کےَ سنّگِ ایک اُوپرِ جتنُ --	----	ਸਾਧ ਕੈ ਸੰਗਿ ਏਕ ਊਪਰਿ ਜਤਨੁ ॥
سادھ کی مہِما برنےَ کئُنُ پّرانی --	----	ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
نانک سادھ کی سوبھا پّربھ ماہِ سمانی --1--	----	ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
سادھ کےَ سنّگِ اگوچرُ ملےَ --	----	ਸਾਧ ਕੈ ਸੰਗਿ ਅਗੋਚਰੁ ਮਿਲੈ ॥
سادھ کےَ سنّگِ سدا پرپھُلےَ --	----	ਸਾਧ ਕੈ ਸੰਗਿ ਸਦਾ ਪਰਫੁਲੈ ॥
سادھ کےَ سنّگِ آوہِ بسِ پنّچا --	----	ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥

سادھسنّگِ انمرِت رسُ بھُنّچا --	----	ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
سادھسنّگِ ہوءِ سبھ کی رین --	----	ਸਾਧਸੰਗਿ ਹੋਇ ਸਭ ਕੀ ਰੇਨ ॥
سادھ کےَ سنّگِ منوہر بَین --	----	ਸਾਧ ਕੈ ਸੰਗਿ ਮਨੋਹਰ ਬੈਨ ॥
سادھ کےَ سنّگِ ن کتہُوںّ دھاوےَ --	----	ਸਾਧ ਕੈ ਸੰਗਿ ਨ ਕਤਹੂੰ ਧਾਵੈ ॥
سادھسنّگِ استھِتِ منُ پاوےَ --	----	ਸਾਧਸੰਗਿ ਅਸਥਿਤਿ ਮਨੁ ਪਾਵੈ ॥
سادھ کےَ سنّگِ مائِیا تے بھِنّن --	----	ਸਾਧ ਕੈ ਸੰਗਿ ਮਾਇਆ ਤੇ ਭਿੰਨ ॥
سادھسنّگِ نانک پ٘ربھ سُپ٘رسنّن --2--	----	ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥
سادھسنّگِ دُسمن سبھِ مِیت --	----	ਸਾਧਸੰਗਿ ਦੁਸਮਨ ਸਭਿ ਮੀਤ ॥
سادھُو کےَ سنّگِ مہاپُنِیت --	----	ਸਾਧੂ ਕੈ ਸੰਗਿ ਮਹਾ ਪੁਨੀਤ ॥
سادھسنّگِ کِس سِءُ نہی بَیرُ --	----	ਸਾਧਸੰਗਿ ਕਿਸ ਸਿਉ ਨਹੀ ਬੈਰੁ ॥
سادھ کےَ سنّگِ ن بِیگا پَیرُ --	----	ਸਾਧ ਕੈ ਸੰਗਿ ਨ ਬੀਗਾ ਪੈਰੁ ॥
سادھ کےَ سنّگِ ناہی کو منّدا --	----	ਸਾਧ ਕੈ ਸੰਗਿ ਨਾਹੀ ਕੋ ਮੰਦਾ ॥
سادھسنّگِ جانے پرماننّدا --	----	ਸਾਧਸੰਗਿ ਜਾਨੇ ਪਰਮਾਨੰਦਾ ॥
سادھ کےَ سنّگِ ناہی ہءُ تاپُ --	----	ਸਾਧ ਕੈ ਸੰਗਿ ਨਾਹੀ ਹਉ ਤਾਪੁ ॥
سادھ کےَ سنّگِ تجےَ سبھُ آپُ --	----	ਸਾਧ ਕੈ ਸੰਗਿ ਤਜੈ ਸਭੁ ਆਪੁ ॥
آپے جانےَ سادھ بڈائی --	----	ਆਪੇ ਜਾਨੈ ਸਾਧ ਬਡਾਈ ॥
نانک سادھ پ٘ربھوُ بنِ آئی --3--	----	ਨਾਨਕ ਸਾਧ ਪ੍ਰਭੂ ਬਨਿ ਆਈ ॥੩॥
سادھ کےَ سنّگِ ن کبہُو دھاوےَ --	----	ਸਾਧ ਕੈ ਸੰਗਿ ਨ ਕਬਹੁ ਧਾਵੈ ॥
سادھ کےَ سنّگِ سدا سُکھُ پاوےَ --	----	ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥

سادھسنگِ بستُ اگوچر لہے --	----	ਸਾਧਸੰਗਿ ਬਸਤੁ ਅਗੋਚਰ ਲਹੈ ॥
سادھُو کے سنّگِ اجرُ سہے --	----	ਸਾਧੂ ਕੈ ਸੰਗਿ ਅਜਰੁ ਸਹੈ ॥
سادھ کے سنّگ بسے تھانِ اُوچے --	----	ਸਾਧ ਕੈ ਸੰਗਿ ਬਸੈ ਥਾਨਿ ਊਚੈ ॥
سادھُو کے سنّگِ مہلِ[1] پہُوچے -- | [1]محلِ-	----	ਸਾਧੂ ਕੈ ਸੰਗਿ ਮਹਲਿ ਪਹੂਚੈ ॥
سادھ کے سنّگ دِرڑے سبھِ دھرم --	----	ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
سادھ کے سنّگ کیول پاربّرہم --	----	ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
سادھ کے سنّگِ پائے نام نِدھان --	----	ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
نانک سادھُو کے کُربان[1] --4-- | [1]قُربان-	----	ਨਾਨਕ ਸਾਧੂ ਕੈ ਕੁਰਬਾਨ ॥੪॥
سادھ کے سنّگ سبھ کُل اُدھارے --	----	ਸਾਧ ਕੈ ਸੰਗਿ ਸਭ ਕੁਲ ਉਧਾਰੈ ॥
سادھسنّگِ ساجن مِیت کُٹنّب نِستارے --	----	ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
سادھُو کے سنّگ سو دھنُ پاوے --	----	ਸਾਧੂ ਕੈ ਸੰਗਿ ਸੋ ਧਨੁ ਪਾਵੈ ॥
جِسُ دھن تے سبھُ کو ورساوے --	----	ਜਿਸੁ ਧਨ ਤੇ ਸਭੁ ਕੋ ਵਰਸਾਵੈ ॥
سادھسنّگِ دھرم راءِ کرے سیوا --	----	ਸਾਧਸੰਗਿ ਧਰਮ ਰਾਇ ਕਰੇ ਸੇਵਾ ॥
سادھ کے سنّگِ سوبھا سُردیوا --	----	ਸਾਧ ਕੈ ਸੰਗਿ ਸੋਭਾ ਸੁਰਦੇਵਾ ॥
سادھُو کے سنّگِ پاپ پلائِن --	----	ਸਾਧੂ ਕੈ ਸੰਗਿ ਪਾਪ ਪਲਾਇਨ ॥
سادھسنّگِ انمّرِت گُن گائِن --	----	ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
سادھ کے سنّگِ سَرب تھان گنّمِ --	----	ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥
نانک سادھ کے سنّگِ سپھل جنمّم --5--	Page# [272]	ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥

سادھ کے سنّگِ نہی کچھُ گھال -- ---- ਸਾਧ ਕੈ ਸੰਗਿ ਨਹੀ ਕਛੁ ਘਾਲ ॥

درسنُ بھیٹت ہوت نِہال -- ---- ਦਰਸਨੁ ਭੇਟਤ ਹੋਤ ਨਿਹਾਲ ॥

سادھ کے سنّگِ کلُوکھت ہرے -- ---- ਸਾਧ ਕੈ ਸੰਗਿ ਕਲੂਖਤ ਹਰੈ ॥

سادھ کے سنّگِ نرک پرہرے -- ---- ਸਾਧ ਕੈ ਸੰਗਿ ਨਰਕ ਪਰਹਰੈ ॥

سادھ کے سنّگِ اِیہا اُوہا سُہیلا -- ---- ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥

سادھسنّگِ بچھُرت ہرِ میلا -- ---- ਸਾਧਸੰਗਿ ਬਿਛੁਰਤ ਹਰਿ ਮੇਲਾ ॥

جو اِچھے سوئی پھلُ پاوے -- ---- ਜੋ ਇਛੈ ਸੋਈ ਫਲੁ ਪਾਵੈ ॥

سادھ کے سنّگِ ن بِرتھا جاوے -- ---- ਸਾਧ ਕੈ ਸੰਗਿ ਨ ਬਿਰਥਾ ਜਾਵੈ ॥

پاربرّہمُ سادھ رِد بسے -- ---- ਪਾਰਬ੍ਰਹਮੁ ਸਾਧ ਰਿਦ ਬਸੈ ॥

نانک اُدھرے سادھ سُنِ رسے --6-- ---- ਨਾਨਕ ਉਧਰੈ ਸਾਧ ਸੁਨਿ ਰਸੈ ॥੬॥

سادھ کے سنّگِ سُنءُ ہرِ ناءُ -- ---- ਸਾਧ ਕੈ ਸੰਗਿ ਸੁਨਉ ਹਰਿ ਨਾਉ ॥

سادھسنّگِ ہرِ کے گُن گاءُ -- ---- ਸਾਧਸੰਗਿ ਹਰਿ ਕੇ ਗੁਨ ਗਾਉ ॥

سادھ کے سنّگِ ن من تے بِسرے -- ---- ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥

سادھسنّگِ سرپر نِسترے -- ---- ਸਾਧਸੰਗਿ ਸਰਪਰ ਨਿਸਤਰੈ ॥

سادھ کے سنّگِ لگے پّربھُ میٹھا -- ---- ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥

سادھُو کے سنّگِ گھٹِ گھٹِ ڈِیٹھا -- ---- ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥

سادھسنّگِ بھۓ آگیاکاری -- ---- ਸਾਧਸੰਗਿ ਭਏ ਆਗਿਆਕਾਰੀ ॥

سادھسنّگِ گتِ بھئی ہماری -- ---- ਸਾਧਸੰਗਿ ਗਤਿ ਭਈ ਹਮਾਰੀ ॥

سادھ کے سنّگِ مٹے سبھِ روگ -- ---- ਸਾਧ ਕੈ ਸੰਗਿ ਮਿਟੇ ਸਭਿ ਰੋਗ ॥

نانک سادھ بھیٹے سنّجوگ --7--	----	ਨਾਨਕ ਸਾਧ ਭੇਟੇ ਸੰਜੋਗ ॥੭॥
سادھ کی مہِما بید ن جانہِ --	----	ਸਾਧ ਕੀ ਮਹਿਮਾ ਬੇਦ ਨ ਜਾਨਹਿ ॥
جیتا سُنہِ تیتا بکھِیانہِ --	----	ਜੇਤਾ ਸੁਨਹਿ ਤੇਤਾ ਬਖਿਆਨਹਿ ॥
سادھ کی اُپما تِہُ گُنْ تے دُورِ --	----	ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
سادھ کی اُپما رہی بھرپُورِ --	----	ਸਾਧ ਕੀ ਉਪਮਾ ਰਹੀ ਭਰਪੂਰਿ ॥
سادھ کی سوبھا کا ناہی انّت --	----	ਸਾਧ ਕੀ ਸੋਭਾ ਕਾ ਨਾਹੀ ਅੰਤ ॥
سادھ کی سوبھا سدا بیئنّت --	----	ਸਾਧ ਕੀ ਸੋਭਾ ਸਦਾ ਬੇਅੰਤ ॥
سادھ کی سوبھا اُوچ تے اُوچی --	----	ਸਾਧ ਕੀ ਸੋਭਾ ਊਚ ਤੇ ਊਚੀ ॥
سادھ کی سوبھا مُوچ تے مُوچی --	----	ਸਾਧ ਕੀ ਸੋਭਾ ਮੂਚ ਤੇ ਮੂਚੀ ॥
سادھ کی سوبھا سادھ بنِ آئی --	----	ਸਾਧ ਕੀ ਸੋਭਾ ਸਾਧ ਬਨਿ ਆਈ ॥
نانک سادھ پّربھ بھیدُ ن بھائی --7--8--	----	ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥
سلوکُ --	----	ਸਲੋਕੁ ॥
منِ ساچا مُکھِ ساچا سوءِ --	----	ਮਨਿ ਸਾਚਾ ਮੁਖਿ ਸਾਚਾ ਸੋਇ ॥
اورُ ن پیکھےَ ایکسُ بِنُ کوءِ --	----	ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
نانک اِہ لچھنْ بّرہم گِیانی ہوءِ --1--	----	ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥
اسٹپدی --	----	ਅਸਟਪਦੀ ॥
بّرہم گِیانی سدا نِرلیپ --	----	ਬ੍ਰਹਮ ਗਿਆਨੀ ਸਦਾ ਨਿਰਲੇਪ ॥
جَیسے جل مہِ کمل الیپ --	----	ਜੈਸੇ ਜਲ ਮਹਿ ਕਮਲ ਅਲੇਪ ॥

بّرہم گیانی سدا نِردوکھ --	----	ਬ੍ਰਹਮ ਗਿਆਨੀ ਸਦਾ ਨਿਰਦੋਖ ॥
جَیسے سُورُ سرب کءُ سوکھ --	----	ਜੈਸੇ ਸੂਰੁ ਸਰਬ ਕਉ ਸੋਖ ॥
بّرہم گیانی کےَ دِرسٹِ سمانِ --	----	ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
جَیسے راج رنّک کءُ لاگےَ تُلِ پوان --	----	ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
بّرہم گیانی کےَ دھیِرجُ ایک --	----	ਬ੍ਰਹਮ ਗਿਆਨੀ ਕੈ ਧੀਰਜੁ ਏਕ ॥
جِءُ بسُدھا کوئُو کھودے کوئُو چنّدن لیپ --	----	ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
بّرہم گیانی کا اِہےَ گُناءُ --	----	ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
نانک جِءُ پاوک کا سہج سُبھاءُ --1--	----	ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥
بّرہم گیانی نِرمل تے نِرملا --	----	ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
جَیسے مَیلُ ن لاگےَ جلا --	----	ਜੈਸੇ ਮੈਲੁ ਨ ਲਾਗੈ ਜਲਾ ॥
بّرہم گیانی کےَ منِ ہوءِ پرگاسُ --	----	ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
جَیسے دھر اُوپرِ آکاسُ --	----	ਜੈਸੇ ਧਰ ਊਪਰਿ ਆਕਾਸੁ ॥
بّرہم گیانی کےَ مِترّ سترّ سمانِ --	----	ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ ॥
بّرہم گیانی کےَ ناہی ابھِمان --	----	ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
بّرہم گیانی اُوچ تے اُوچا --	----	ਬ੍ਰਹਮ ਗਿਆਨੀ ਊਚ ਤੇ ਊਚਾ ॥
منِ اپنےَ ہےَ سبھ تے نِیچا --	----	ਮਨਿ ਅਪਨੈ ਹੈ ਸਭ ਤੇ ਨੀਚਾ ॥
بّرہم گیانی سے جن بھئے --	----	ਬ੍ਰਹਮ ਗਿਆਨੀ ਸੇ ਜਨ ਭਏ ॥
نانک جن پّربھُ آپِ کرےءِ --2--	----	ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

برّہم گیانی سگل کی رِینا ـــ	----	ਬ੍ਰਹਮ ਗਿਆਨੀ ਸਗਲ ਕੀ ਰੀਨਾ ॥
آتم رسُ برّہم گیانی چِینا ـــ	----	ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
برّہم گیانی کی سبھ اُوپرِ مئِیا ـــ	----	ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥
برّہم گیانی تے کچھُ بُرا ن بھئِیا ـــ	----	ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
برّہم گیانی سدا سمدرسی ـــ	----	ਬ੍ਰਹਮ ਗਿਆਨੀ ਸਦਾ ਸਮਦਰਸੀ ॥
برّہم گیانی کی دِرسٹِ انمّرِتُ برسی ـــ	Page# [273]	ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
برّہم گیانی بنّدھن تے مُکتا ـــ	----	ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥
برّہم گیانی کی نِرمل جُگتا ـــ	----	ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
برّہم گیانی کا بھوجنُ گیان ـــ	----	ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥
نانک برّہم گیانی کا برّہم دِھیانُ ـــ3ـــ	----	ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥
برّہم گیانی ایک اُوپرِ آس ـــ	----	ਬ੍ਰਹਮ ਗਿਆਨੀ ਏਕ ਊਪਰਿ ਆਸ ॥
برّہم گیانی کا نہی بِناس ـــ	----	ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
برّہم گیانی کےَ گرِیبی[1] سماہا ـــ | [1]غرِیبی-	----	ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
برّہم گیانی پرُئُپکار اُماہا ـــ	----	ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
برّہم گیانی کےَ ناہی دھنّدھا ـــ	----	ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥
برّہم گیانی لے دھاوتُ بنّدھا ـــ	----	ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
برّہم گیانی کےَ ہوءِ سُ بھلا ـــ	----	ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥
برّہم گیانی سُپھل پھلا ـــ	----	ਬ੍ਰਹਮ ਗਿਆਨੀ ਸੁਫਲ ਫਲਾ ॥
برّہم گیانی سنّگِ سگل اُدھارُ ـــ	----	ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥

نانک بّرہم گیانی جپےَ سگل سنّسارُ --4--	----	ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥
بّرہم گِیانی کےَ اِکےَ رنّگ --	----	ਬ੍ਰਹਮ ਗਿਆਨੀ ਕੈ ਏਕੈ ਰੰਗ ॥
بّرہم گِیانی کےَ بسےَ پّربھُ سنّگ --	----	ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
بّرہم گِیانی کےَ نامُ آدھارُ --	----	ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥
بّرہم گِیانی کےَ نامُ پروارُ --	----	ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
بّرہم گِیانی سدا سد جاگت --	----	ਬ੍ਰਹਮ ਗਿਆਨੀ ਸਦਾ ਸਦ ਜਾਗਤ ॥
بّرہم گِیانی اہنّبُدھِ تِیاگت --	----	ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
بّرہم گِیانی کےَ مَنِ پرمانّد --	----	ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
بّرہم گِیانی کےَ گھرِ سدا انّد --	----	ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
بّرہم گِیانی سُکھ سہج نِواس --	----	ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
نانک بّرہم گیانی کا نہی بِناس --5--	----	ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥
بّرہم گِیانی بّرہم کا بیتا --	----	ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥
بّرہم گِیانی ایک سنّگِ ہیتا --	----	ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
بّرہم گِیانی کےَ ہوءِ اچِنّت --	----	ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥
بّرہم گِیانی کا نِرمل منّت --	----	ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
بّرہم گِیانی جِسُ کرےَ پّربھُ آپِ --	----	ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
بّرہم گِیانی کا بڈ پرتاپ --	----	ਬ੍ਰਹਮ ਗਿਆਨੀ ਕਾ ਬਡ ਪਰਤਾਪ ॥
بّرہم گِیانی کا درسُ بڈبھاگی پائیئےَ --	----	ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥

بّرہم گِیانی کءُ بلِ بلِ جائیٔے --	----	ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
بّرہم گِیانی کءُ کھوجہِ مہیسُر --	----	ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
نانک بّرہم گِیانی آپِ پریسُر --6--	----	ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥
بّرہم گِیانی کی کِیمتِ[1] ناہِ -- | [1]قیمتِ-	----	ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥
بّرہم گِیانی کےَ سگل من ماہِ --	----	ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
بّرہم گِیانی کا کئُن جانےَ بھیدُ --	----	ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥
بّرہم گِیانی کءُ سدا ادیسُ --	----	ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
بّرہم گِیانی کا کتھِیا ن جاءِ ادھاکھّیرُ --	----	ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਰਰੁ ॥
بّرہم گِیانی سرب کا ٹھاکُرُ --	----	ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
بّرہم گِیانی کی مِتِ کئُنُ بکھانےَ --	----	ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
بّرہم گِیانی کی گتِ بّرہم گِیانی جانےَ --	----	ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
بّرہم گِیانی کا انّتُ ن پارُ --	----	ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
نانک بّرہم گِیانی کءُ سدا نمسکارُ --7--	----	ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥
بّرہم گِیانی سبھ سّرِسٹِ کا کرتا --	----	ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
بّرہم گِیانی سد جِیوےَ نہی مرتا --	----	ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
بّرہم گِیانی مُکتِ جُگتِ جیء کا داتا --	----	ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
بّرہم گِیانی پُورن پُرکھُ بِدھاتا --	----	ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

بّرہم گِیانی اناتھ کا ناتھُ --	----	ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
بّرہم گِیانی کا سبھ اُوپرِ ہاتھُ --	----	ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
بّرہم گِیانی کا سگل اکارُ --	----	ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
بّرہم گِیانی آپ نِرنّکارُ --	Page# [274]	ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
بّرہم گِیانی کی سوبھا بّرہم گِیانی بنی --	----	ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
نانک بّرہم گِیانی سرب کا دھنی --8--8--	----	ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥
سلوکُ --	----	ਸਲੋਕੁ ॥
اُرِ دھارے جو انّترِ نامُ --	----	ਉਰਿ ਧਾਰੈ ਜੋ ਅੰਤਰਿ ਨਾਮੁ ॥
سرب مے پیکھے بھگوانُ --	----	ਸਰਬ ਮੈ ਪੇਖੈ ਭਗਵਾਨੁ ॥
نِمکھ نِمکھ ٹھاکُر نمسکارے --	----	ਨਿਮਖ ਨਿਮਖ ਠਾਕੁਰ ਨਮਸਕਾਰੈ ॥
نانک اوہ اپرسُ سگل نِستارے --1--	----	ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥
اسٹپدی --	----	ਅਸਟਪਦੀ ॥
مِتھِیا ناہی رسنا پرس --	----	ਮਿਥਿਆ ਨਾਹੀ ਰਸਨਾ ਪਰਸ ॥
من مہِ پّرِیتِ نِرنّجن درس --	----	ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
پر ترِء رُوپُ ن پیکھے نیتّر --	----	ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
سادھ کی ٹہل سنّتسنّگِ ہیت --	----	ਸਾਧ ਕੀ ਟਹਲ ਸੰਤਸੰਗਿ ਹੇਤ ॥
کرن ن سُنے کاہو کی نِنّدا --	----	ਕਰਨ ਨ ਸੁਨੈ ਕਾਹੂ ਕੀ ਨਿੰਦਾ ॥

سبھ تے جانے آپس کؤ مندا --	----	ਸਭ ਤੇ ਜਾਨੈ ਆਪਸ ਕਉ ਮੰਦਾ ॥
گُر پرساد بِکھیا پرہرے --	----	ਗੁਰ ਪ੍ਰਸਾਦਿ ਬਿਖਿਆ ਪਰਹਰੈ ॥
من کی باسنا من تے ٹرے --	----	ਮਨ ਕੀ ਬਾਸਨਾ ਮਨ ਤੇ ਟਰੈ ॥
اِندّری جِت پنچ دوکھ تے رہت --	----	ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥
نانک کوٹِ مدھے کو اَیسا اپرس --1--	----	ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥
بَیسنو سو جِس اُوپر سُپرسنّ --	----	ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥
بِسن کی مائِیا تے ہوءِ بھِنّ --	----	ਬਿਸਨ ਕੀ ਮਾਇਆ ਤੇ ਹੋਇ ਭਿੰਨ ॥
کرم کرت ہووے نِہکرم --	----	ਕਰਮ ਕਰਤ ਹੋਵੈ ਨਿਹਕਰਮ ॥
تِس بَیسنو کا نِرمل دھرم --	----	ਤਿਸੁ ਬੈਸਨੋ ਕਾ ਨਿਰਮਲ ਧਰਮ ॥
کاہُو پھل کی اِچھا نہی باچھے --	----	ਕਾਹੂ ਫਲ ਕੀ ਇਛਾ ਨਹੀ ਬਾਛੈ ॥
کیول بھگتِ کیرتن سنگِ راچے --	----	ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥
من تن انترِ سمرن گوپال --	----	ਮਨ ਤਨ ਅੰਤਰਿ ਸਿਮਰਨ ਗੋਪਾਲ ॥
سبھ اُوپرِ ہووت کرپال --	----	ਸਭ ਊਪਰਿ ਹੋਵਤ ਕਿਰਪਾਲ ॥
آپ دِرڑے اورہ نامُ جپاوے --	----	ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥
نانک اوہُ بَیسنو پرم گتِ پاوے --2--	----	ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥
بھگئُتی بھگونّت بھگتِ کا رنگُ --	----	ਭਗਉਤੀ ਭਗਵੰਤ ਭਗਤਿ ਕਾ ਰੰਗੁ ॥
سگل تِیاگے دُسٹ کا سنگُ --	----	ਸਗਲ ਤਿਆਗੈ ਦੁਸਟ ਕਾ ਸੰਗੁ ॥
من تے بنسے سگلا بھرمُ --	----	ਮਨ ਤੇ ਬਿਨਸੈ ਸਗਲਾ ਭਰਮੁ ॥
کرِ پُوجے سگل پاربرہمُ --	----	ਕਰਿ ਪੂਜੈ ਸਗਲ ਪਾਰਬ੍ਰਹਮੁ ॥

سادھسنگِ پاپا مل کھووے --	----	ਸਾਧਸੰਗਿ ਪਾਪਾ ਮਲੁ ਖੋਵੈ ॥
تِس بھگئُتی کی مت اُوتم ہووے --	----	ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥
بھگونّت کی ٹہل کرے نِت نیتِ --	----	ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥
مَن تَن ارپے بِسن پریتِ --	----	ਮਨੁ ਤਨੁ ਅਰਪੈ ਬਿਸਨ ਪਰੀਤਿ ॥
ہرِ کے چرن ہردے بساوے --	----	ਹਰਿ ਕੇ ਚਰਨ ਹਿਰਦੈ ਬਸਾਵੈ ॥
نانک اَیسا بھگئُتی بھگونّت کءُ پاوے --3--	----	ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥
سو پنّڈِت جو مَن پربودھے --	----	ਸੋ ਪੰਡਿਤੁ ਜੋ ਮਨੁ ਪਰਬੋਧੈ ॥
رام نام آتم مہِ سودھے --	----	ਰਾਮ ਨਾਮੁ ਆਤਮ ਮਹਿ ਸੋਧੈ ॥
رام نام سارُ رسُ پیوے --	----	ਰਾਮ ਨਾਮ ਸਾਰੁ ਰਸੁ ਪੀਵੈ ॥
اُس پنڈِت کے اُپدیس جگ جیوے --	----	ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ہرِ کی کتھا ہردے بساوے --	----	ਹਰਿ ਕੀ ਕਥਾ ਹਿਰਦੈ ਬਸਾਵੈ ॥
سو پنّڈِت پھِر جونِ ن آوے --	----	ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
بید پُران سِمرِت بُوجھے مُول --	----	ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥
سُوکھم مہِ جانے استھُول --	----	ਸੂਖਮ ਮਹਿ ਜਾਨੈ ਅਸਥੂਲੁ ॥
چہُ ورنا کءُ دے اُپدیس --	----	ਚਹੁ ਵਰਨਾ ਕਉ ਦੇ ਉਪਦੇਸੁ ॥
نانک اُس پنڈِت کءُ سدا ادیس --4--	----	ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥
بیج منّتر سرب کو گیان --	----	ਬੀਜ ਮੰਤ੍ਰੁ ਸਰਬ ਕੋ ਗਿਆਨੁ ॥

چہُ ورنا مہِ جپےَ کوئُو نامُ --	----	ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥
جو جو جپےَ تِس کی گتِ ہوءِ --	----	ਜੋ ਜੋ ਜਪੈ ਤਿਸ ਕੀ ਗਤਿ ਹੋਇ ॥
سادھسنّگِ پاوے جنُ کوءِ --	----	ਸਾਧਸੰਗਿ ਪਾਵੈ ਜਨੁ ਕੋਇ ॥
کرِ کِرپا انّترِ اُر دھارے --	----	ਕਰਿ ਕਿਰਪਾ ਅੰਤਰਿ ਉਰ ਧਾਰੈ ॥
پسُ پ٘ریت مُگھد پاتھر کءُ تارے --	----	ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥
سرب روگ کا اَئُکھدُ نامُ --	----	ਸਰਬ ਰੋਗ ਕਾ ਅਉਖਦੁ ਨਾਮੁ ॥
کلِیانڑ رُوپ منّگل گُنڑ گام --	----	ਕਲਿਆਣ ਰੂਪ ਮੰਗਲ ਗੁਣ ਗਾਮ ॥
کاہو جُگتِ کِتےَ ن پائیئَ دھرمِ --	----	ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥
نانک تِسُ ملےَ جِسُ لِکھِیا دھُرِ کرمِ --5--	----	ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥
جِس کےَ منِ پارب٘رہم کا نِواسُ --	----	ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥
تِس کا نامُ ستِ رامداسُ --	Page# [275]	ਤਿਸ ਕਾ ਨਾਮੁ ਸਤਿ ਰਾਮਦਾਸੁ ॥
آتم رامُ تِسُ ندری آئِیا --	----	ਆਤਮ ਰਾਮੁ ਤਿਸੁ ਨਦਰੀ ਆਇਆ ॥
داس دسنّتنڑ بھاءِ تِنِ پائِیا --	----	ਦਾਸ ਦਸੰਤਣ ਭਾਇ ਤਿਨਿ ਪਾਇਆ ॥
سدا نِکٹِ نِکٹِ ہرِ جانُ --	----	ਸਦਾ ਨਿਕਟਿ ਨਿਕਟਿ ਹਰਿ ਜਾਨੁ ॥
سو داسُ درگہ پروانُ --	----	ਸੋ ਦਾਸੁ ਦਰਗਹ ਪਰਵਾਨੁ ॥
اپُنے داس کءُ آپِ کِرپا کرے --	----	ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥
تِسُ داس کءُ سبھ سوجھی پرے --	----	ਤਿਸੁ ਦਾਸ ਕਉ ਸਭ ਸੋਝੀ ਪਰੈ ॥
سگل سنّگِ آتم اُداسُ --	----	ਸਗਲ ਸੰਗਿ ਆਤਮ ਉਦਾਸੁ ॥

اَیسی جُگتِ نانک رامداسُ ۔۔6۔۔	----	ਐਸੀ ਜੁਗਤਿ ਨਾਨਕ ਰਾਮਦਾਸੁ ॥੬॥
پّربھ کی آگیا آتم ہِتاوے ۔۔	----	ਪ੍ਰਭ ਕੀ ਆਗਿਆ ਆਤਮ ਹਿਤਾਵੈ ॥
جِیون مُکتِ سوئُو کہاوے ۔۔	----	ਜੀਵਨ ਮੁਕਤਿ ਸੋਊ ਕਹਾਵੈ ॥
تَیسا ہرکھُ تَیسا اُس سوگُ ۔۔	----	ਤੈਸਾ ਹਰਖੁ ਤੈਸਾ ਉਸੁ ਸੋਗੁ ॥
سدا اننّدُ تہ نہی بِئوگُ ۔۔	----	ਸਦਾ ਅਨੰਦੁ ਤਹ ਨਹੀ ਬਿਓਗੁ ॥
تَیسا سُورنُ تَیسی اُس ماٹی ۔۔	----	ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
تَیسا انمرِتُ تَیسی بِکھُ کھاٹی ۔۔	----	ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
تَیسا مانُ تَیسا ابھِمانُ ۔۔	----	ਤੈਸਾ ਮਾਨੁ ਤੈਸਾ ਅਭਿਮਾਨੁ ॥
تَیسا رنّکُ تَیسا راجانُ ۔۔	----	ਤੈਸਾ ਰੰਕੁ ਤੈਸਾ ਰਾਜਾਨੁ ॥
جو ورتاۓ سائی جُگتِ ۔۔	----	ਜੋ ਵਰਤਾਏ ਸਾਈ ਜੁਗਤਿ ॥
نانک اوہُ پُرکھُ کہیِۓ جِیون مُکتِ ۔۔7۔۔	----	ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
پاربّرہم کے سگلے ٹھاءُ ۔۔	----	ਪਾਰਬ੍ਰਹਮ ਕੇ ਸਗਲੇ ਠਾਉ ॥
جِتُ جِتُ گھرِ راکھےَ تَیسا تِن ناءُ ۔۔	----	ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
آپے کرن کراون جوگُ ۔۔	----	ਆਪੇ ਕਰਨ ਕਰਾਵਨ ਜੋਗੁ ॥
پّربھ بھاوے سوئی پھُنِ ہوگُ ۔۔	----	ਪ੍ਰਭ ਭਾਵੈ ਸੋਈ ਫੁਨਿ ਹੋਗੁ ॥
پسرِئو آپِ ہوءِ انت ترنّگ ۔۔	----	ਪਸਰਿਓ ਆਪਿ ਹੋਇ ਅਨਤ ਤਰੰਗ ॥
لکھے ن جاہِ پاربّرہم کے رنّگ ۔۔	----	ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
جَیسی متِ دےءِ تَیسا پرگاس ۔۔	----	ਜੈਸੀ ਮਤਿ ਦੇਇ ਤੈਸਾ ਪਰਗਾਸ ॥
پاربّرہمُ کرتا اِبناس ۔۔	----	ਪਾਰਬ੍ਰਹਮੁ ਕਰਤਾ ਅਬਿਨਾਸ ॥

سدا سدا سدا دئِیال --	-----	ਸਦਾ ਸਦਾ ਸਦਾ ਦਇਆਲ ॥
سِمرِ سِمرِ نانک بھۓ نِہال --8--9--	-----	ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥
سلوکُ --	-----	ਸਲੋਕੁ ॥
اُستتِ کرہِ انیک جن انّتُ ن پاراوار --	-----	ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
نانک رچنا پّربھِ رچی بہُ بِدھِ انِک پّرکار --1--	-----	ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
اسٹپدی --	-----	ਅਸਟਪਦੀ ॥
کئی کوٹِ ہوۓ پُوجاری --	-----	ਕਈ ਕੋਟਿ ਹੋਏ ਪੂਜਾਰੀ ॥
کئی کوٹِ آچار بِئُہاری --	-----	ਕਈ ਕੋਟਿ ਆਚਾਰ ਬਿਉਹਾਰੀ ॥
کئی کوٹِ بھۓ تیِرتھ واسی --	-----	ਕਈ ਕੋਟਿ ਭਏ ਤੀਰਥ ਵਾਸੀ ॥
کئی کوٹِ بن بھ٘رمہِ اُداسی --	-----	ਕਈ ਕੋਟਿ ਬਨ ਭ੍ਰਮਹਿ ਉਦਾਸੀ ॥
کئی کوٹِ بید کے س٘روتے --	-----	ਕਈ ਕੋਟਿ ਬੇਦ ਕੇ ਸ੍ਰੋਤੇ ॥
کئی کوٹِ تپیسُر ہوتے --	-----	ਕਈ ਕੋਟਿ ਤਪੀਸੁਰ ਹੋਤੇ ॥
کئی کوٹِ آتم دھِیانُ دھارہِ --	-----	ਕਈ ਕੋਟਿ ਆਤਮ ਧਿਆਨੁ ਧਾਰਹਿ ॥
کئی کوٹِ کبِ کابِ بیِچارہِ --	-----	ਕਈ ਕੋਟਿ ਕਬਿ ਕਾਬਿ ਬੀਚਾਰਹਿ ॥
کئی کوٹِ نوتن نام دھِیاوہِ --	-----	ਕਈ ਕੋਟਿ ਨਵਤਨ ਨਾਮ ਧਿਆਵਹਿ ॥
نانک کرتے کا انّتُ ن پاوہِ --1--	-----	ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥
کئی کوٹِ بھۓ ابھِمانی --	-----	ਕਈ ਕੋਟਿ ਭਏ ਅਭਿਮਾਨੀ ॥

کئی کوٹِ انّدھ اگیانی ـ ـ	----	ਕਈ ਕੋਟਿ ਅੰਧ ਅਗਿਆਨੀ ॥
کئی کوٹِ کِرپن کٹھور ـ ـ	----	ਕਈ ਕੋਟਿ ਕਿਰਪਨ ਕਠੋਰ ॥
کئی کوٹِ ابِھگ آتم نِکور ـ ـ	----	ਕਈ ਕੋਟਿ ਅਭਿਗ ਆਤਮ ਨਿਕੋਰ ॥
کئی کوٹِ پر درب کءُ ہِرہِ ـ ـ	----	ਕਈ ਕੋਟਿ ਪਰ ਦਰਬ ਕਉ ਹਿਰਹਿ ॥
کئی کوٹِ پر دُوکھنا کرہِ ـ ـ	----	ਕਈ ਕੋਟਿ ਪਰ ਦੂਖਨਾ ਕਰਹਿ ॥
کئی کوٹِ مائِیا سّرم ماہِ ـ ـ	----	ਕਈ ਕੋਟਿ ਮਾਇਆ ਸ੍ਰਮ ਮਾਹਿ ॥
کئی کوٹِ پردیس بھّرماہِ ـ ـ	----	ਕਈ ਕੋਟਿ ਪਰਦੇਸ ਭ੍ਰਮਾਹਿ ॥
جِتُ جِتُ لاوہُ تِتُ تِتُ لگنا ـ ـ	----	ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
نانک کرتے کی جانےَ کرتا رچنا ـ ـ2ـ ـ	----	ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥
کئی کوٹِ سِدھ جتی جوگی ـ ـ	----	ਕਈ ਕੋਟਿ ਸਿਧ ਜਤੀ ਜੋਗੀ ॥
کئی کوٹِ راجے رس بھوگی ـ ـ	----	ਕਈ ਕੋਟਿ ਰਾਜੇ ਰਸ ਭੋਗੀ ॥
کئی کوٹِ پنّکھی سرپ اُپاۓ ـ ـ	----	ਕਈ ਕੋਟਿ ਪੰਖੀ ਸਰਪ ਉਪਾਏ ॥
کئی کوٹِ پاتھر بِرکھ نِپجاۓ ـ ـ	----	ਕਈ ਕੋਟਿ ਪਾਥਰ ਬਿਰਖ ਨਿਪਜਾਏ ॥
کئی کوٹِ پوݨ پاݨی بَیسنّتر ـ ـ	----	ਕਈ ਕੋਟਿ ਪਵਣ ਪਾਣੀ ਬੈਸੰਤਰ ॥
کئی کوٹِ دیس بھُو منّڈل ـ ـ	----	ਕਈ ਕੋਟਿ ਦੇਸ ਭੂ ਮੰਡਲ ॥
کئی کوٹِ سسِیئر سُور نکھّیتّر ـ ـ	----	ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥
کئی کوٹِ دیو دانو اِنّدّر سِرِ چھتّر ـ ـ	Page# [276]	ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
سگّل سمگری اپنےَ سُوتِ دھارے ـ ـ	----	ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥

نانک جِس جِس بھاوے تِس تِس نِستارے --3--	----	ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥
کئی کوٹِ راجس تامس ساتک --	----	ਕਈ ਕੋਟਿ ਰਾਜਸ ਤਾਮਸ ਸਾਤਕ ॥
کئی کوٹِ بید پُران سِمرّتِ ارُ ساست --	----	ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
کئی کوٹِ کیئے رتن سمُد --	----	ਕਈ ਕੋਟਿ ਕੀਏ ਰਤਨ ਸਮੁਦ ॥
کئی کوٹِ نانا پّرکار جنّت --	----	ਕਈ ਕੋਟਿ ਨਾਨਾ ਪ੍ਰਕਾਰ ਜੰਤ ॥
کئی کوٹِ کیئے چِر جِیوے --	----	ਕਈ ਕੋਟਿ ਕੀਏ ਚਿਰ ਜੀਵੇ ॥
کئی کوٹِ گِری میر سُورن تھیوے --	----	ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
کئی کوٹِ جکھّ کِنّر پِساچ --	----	ਕਈ ਕੋਟਿ ਜਖ੍ ਕਿੰਨਰ ਪਿਸਾਚ ॥
کئی کوٹِ بھُوت پّریت سُوکر مّرِگاچ --	----	ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
سبھ تے نیرے سبھھُو تے دُورِ --	----	ਸਭ ਤੇ ਨੇਰੈ ਸਭਹੂ ਤੇ ਦੂਰਿ ॥
نانک آپِ الِپتُ رہِیا بھرپُورِ --4--	----	ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥
کئی کوٹِ پاتال کے واسی --	----	ਕਈ ਕੋਟਿ ਪਾਤਾਲ ਕੇ ਵਾਸੀ ॥
کئی کوٹِ نرک سُرگ نِواسی --	----	ਕਈ ਕੋਟਿ ਨਰਕ ਸੁਰਗ ਨਿਵਾਸੀ ॥
کئی کوٹِ جنمہِ جِیوہِ مرہِ --	----	ਕਈ ਕੋਟਿ ਜਨਮਹਿ ਜੀਵਹਿ ਮਰਹਿ ॥
کئی کوٹِ بہُ جونی پھِرہِ --	----	ਕਈ ਕੋਟਿ ਬਹੁ ਜੋਨੀ ਫਿਰਹਿ ॥
کئی کوٹِ بَیٹھت ہی کھاہِ --	----	ਕਈ ਕੋਟਿ ਬੈਠਤ ਹੀ ਖਾਹਿ ॥
کئی کوٹِ گھالہِ تھکِ پاہِ --	----	ਕਈ ਕੋਟਿ ਘਾਲਹਿ ਥਕਿ ਪਾਹਿ ॥
کئی کوٹِ کیئے دھنونّت --	----	ਕਈ ਕੋਟਿ ਕੀਏ ਧਨਵੰਤ ॥

کئی کوٹِ مائِیا مہِ چِنّت --	----	ਕਈ ਕੋਟਿ ਮਾਇਆ ਮਹਿ ਚਿੰਤ ॥
جہ جہ بھاݨا تہ تہ راکھے --	----	ਜਹ ਜਹ ਭਾਣਾ ਤਹ ਤਹ ਰਾਖੇ ॥
نانک سبھُ کِچھُ پرؔبھ کےَ ہاتھےَ --5--	----	ਨਾਨਕ ਸਭੁ ਕਿਛੁ ਪ੍ਰਭ ਕੈ ਹਾਥੈ ॥੫॥
کئی کوٹِ بھئے بَیراگی --	----	ਕਈ ਕੋਟਿ ਭਏ ਬੈਰਾਗੀ ॥
رام نام سنّگِ تِن لِو لاگی --	----	ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
کئی کوٹِ پرؔبھ کءُ کھوجنّتے --	----	ਕਈ ਕੋਟਿ ਪ੍ਰਭ ਕਉ ਖੋਜੰਤੇ ॥
آتم مہِ پاربرؔہمُ لہنّتے --	----	ਆਤਮ ਮਹਿ ਪਾਰਬ੍ਰਹਮੁ ਲਹੰਤੇ ॥
کئی کوٹِ درسن پرؔبھ پِیاس --	----	ਕਈ ਕੋਟਿ ਦਰਸਨ ਪ੍ਰਭ ਪਿਆਸ ॥
تِن کءُ مِلِئو پرؔبھُ ابناس --	----	ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
کئی کوٹِ ماگہِ ستسنّگ --	----	ਕਈ ਕੋਟਿ ਮਾਗਹਿ ਸਤਸੰਗੁ ॥
پاربرؔہم تِن لاگا رنّگ --	----	ਪਾਰਬ੍ਰਹਮ ਤਿਨ ਲਾਗਾ ਰੰਗੁ ॥
جِن کءُ ہوئے آپ سُپرؔسنّن --	----	ਜਿਨ ਕਉ ਹੋਏ ਆਪਿ ਸੁਪ੍ਰਸੰਨ ॥
نانک تے جن سدا دھنِ دھنِّ --6--	----	ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥
کئی کوٹِ کھاݨی ارُ کھنّڈ --	----	ਕਈ ਕੋਟਿ ਖਾਣੀ ਅਰੁ ਖੰਡ ॥
کئی کوٹِ اکاس برؔہمنّڈ --	----	ਕਈ ਕੋਟਿ ਅਕਾਸ ਬ੍ਰਹਮੰਡ ॥
کئی کوٹِ ہوئے اوتار --	----	ਕਈ ਕੋਟਿ ਹੋਏ ਅਵਤਾਰ ॥
کئی جُگتِ کینو بِستھار --	----	ਕਈ ਜੁਗਤਿ ਕੀਨੋ ਬਿਸਥਾਰ ॥
کئی بار پسرِئو پاسار --	----	ਕਈ ਬਾਰ ਪਸਰਿਓ ਪਾਸਾਰ ॥
سدا سدا اِکُ ایکنّکار --	----	ਸਦਾ ਸਦਾ ਇਕੁ ਏਕੰਕਾਰ ॥

کئی کوٹِ کینے بہ بھاتِ --	----	ਕਈ ਕੋਟਿ ਕੀਨੇ ਬਹੁ ਭਾਤਿ ॥
پّربھ تے ہوۓ پّربھ ماہِ سماتِ --	----	ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
تا کا انّتُ ن جانۓ کوءِ --	----	ਤਾ ਕਾ ਅੰਤੁ ਨ ਜਾਨੈ ਕੋਇ ॥
آپے آپِ نانک پّربھُ سوءِ --7--	----	ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥
کئی کوٹِ پاربّرہم کے داس --	----	ਕਈ ਕੋਟਿ ਪਾਰਬ੍ਰਹਮ ਕੇ ਦਾਸ ॥
تِن ہووت آتم پرگاس --	----	ਤਿਨ ਹੋਵਤ ਆਤਮ ਪਰਗਾਸ ॥
کئی کوٹِ تت کے بیتے --	----	ਕਈ ਕੋਟਿ ਤਤ ਕੇ ਬੇਤੇ ॥
سدا نِہارہِ ایکو نیتّرے --	----	ਸਦਾ ਨਿਹਾਰਹਿ ਏਕੋ ਨੇਤ੍ਰੇ ॥
کئی کوٹِ نام رسُ پیوہِ --	----	ਕਈ ਕੋਟਿ ਨਾਮ ਰਸੁ ਪੀਵਹਿ ॥
امر بھۓ سد سد ہی جیوہِ --	----	ਅਮਰ ਭਏ ਸਦ ਸਦ ਹੀ ਜੀਵਹਿ ॥
کئی کوٹِ نام گُن گاوہِ --	----	ਕਈ ਕੋਟਿ ਨਾਮ ਗੁਨ ਗਾਵਹਿ ॥
آتم رسِ سُکھِ سہجِ سماوہِ --	----	ਆਤਮ ਰਸਿ ਸੁਖਿ ਸਹਜਿ ਸਮਾਵਹਿ ॥
اپُنے جن کءُ ساسِ ساسِ سمارے --	----	ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
نانک اوءِ پریسُر کے پِیارے --10--8--	----	ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥
سلوکُ --	----	ਸਲੋਕੁ ॥
کرنْ کارنْ پّربھُ ایکُ ہے دُوسر ناہی کوءِ --	----	ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

نانک تِس بلِہارنےٓ جلِ تھلِ مہِیئلِ سوءِ --1--	----	ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥
اسٹپدی --	----	ਅਸਟਪਦੀ ॥
کرن کراون کرنےَ جوگُ --	----	ਕਰਨ ਕਰਾਵਨ ਕਰਨੈ ਜੋਗੁ ॥
جو تِسُ بھاوے سوئی ہوگُ --	----	ਜੋ ਤਿਸੁ ਭਾਵੈ ਸੋਈ ਹੋਗੁ ॥
کھِن مہِ تھاپ اُتھاپنہارا --	----	ਖਿਨ ਮਹਿ ਥਾਪਿ ਉਥਾਪਨਹਾਰਾ ॥
انّتُ نہی کِچھُ پاراوارا --	Page# [277]	ਅੰਤੁ ਨਹੀ ਕਿਛੁ ਪਾਰਾਵਾਰਾ ॥
ہُکمے[1] دھارِ ادھر رہاوےَ -- | [1]حُکمے۔	----	ਹੁਕਮੇ ਧਾਰਿ ਅਧਰ ਰਹਾਵੈ ॥
ہُکمے[1] اُپجےَ ہُکمِ[2] سماوےَ -- | [1]حُکمے۔ [2]حُکمِ۔	----	ਹੁਕਮੇ ਉਪਜੈ ਹੁਕਮਿ ਸਮਾਵੈ ॥
ہُکمے[1] اُوچ نیچ بِہُار -- | [1]حُکمے۔	----	ਹੁਕਮੇ ਊਚ ਨੀਚ ਬਿਉਹਾਰ ॥
ہُکمے[1] انِک رنّگ پرکار -- | [1]حُکمے۔	----	ਹੁਕਮੇ ਅਨਿਕ ਰੰਗ ਪਰਕਾਰ ॥
کرِ کرِ دیکھےَ اپنی وڈِیائی --	----	ਕਰਿ ਕਰਿ ਦੇਖੈ ਅਪਨੀ ਵਡਿਆਈ ॥
نانک سبھ مہِ رہِیا سمائی --1--	----	ਨਾਨਕ ਸਭ ਮਹਿ ਰਹਿਆ ਸਮਾਈ ॥੧॥
پّربھ بھاوےَ مانُکھ گتِ پاوےَ --	----	ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥
پّربھ بھاوےَ تا پاتھر تراوےَ --	----	ਪ੍ਰਭ ਭਾਵੈ ਤਾ ਪਾਥਰ ਤਰਾਵੈ ॥
پّربھ بھاوےَ بِنُ ساس تے راکھےَ --	----	ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
پّربھ بھاوےَ تا ہرِ گُݨ بھاکھےَ --	----	ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥
پّربھ بھاوےَ تا پتِت اُدھارےَ --	----	ਪ੍ਰਭ ਭਾਵੈ ਤਾ ਪਤਿਤ ਉਧਾਰੈ ॥
آپ کرےَ آپن بیچارےَ --	----	ਆਪਿ ਕਰੈ ਆਪਨ ਬੀਚਾਰੈ ॥

دُہا سِریا کا آپ سُیامی --	----	ਦੁਹਾ ਸਿਰਿਆ ਕਾ ਆਪਿ ਸੁਆਮੀ ॥
کھیلےَ بِگسےَ انتَرجامی --	----	ਖੇਲੈ ਬਿਗਸੈ ਅੰਤਰਜਾਮੀ ॥
جو بھاوے سو کار کراوے --	----	ਜੋ ਭਾਵੈ ਸੋ ਕਾਰ ਕਰਾਵੈ ॥
نانک دِرسٹی اوَر ن آوے --2--	----	ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥
کہُ مانُکھ تے کِیا ہوءِ آوے --	----	ਕਹੁ ਮਾਨੁਖ ਤੇ ਕਿਆ ਹੋਇ ਆਵੈ ॥
جو تِس بھاوے سوئی کراوے --	----	ਜੋ ਤਿਸੁ ਭਾਵੈ ਸੋਈ ਕਰਾਵੈ ॥
اِس کے ہاتھِ ہوءِ تا سبھُ کِچھُ لےءِ --	----	ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥
جو تِس بھاوے سوئی کرےءِ --	----	ਜੋ ਤਿਸੁ ਭਾਵੈ ਸੋਈ ਕਰੇਇ ॥
انجانت بِکھیا مہِ رچے --	----	ਅਨਜਾਨਤ ਬਿਖਿਆ ਮਹਿ ਰਚੈ ॥
جے جانت آپن آپ بچے --	----	ਜੇ ਜਾਨਤ ਆਪਨ ਆਪ ਬਚੈ ॥
بھرمے بھُولا دہ دِس دھاوے --	----	ਭਰਮੇ ਭੂਲਾ ਦਹ ਦਿਸਿ ਧਾਵੈ ॥
نِمکھ ماہِ چارِ کُنٹ پھِرِ آوے --	----	ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
کرِ کِرپا جِس اپنی بھگتِ دےءِ --	----	ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
نانک تے جن نامِ ملےءِ --3--	----	ਨਾਨਕ ਤੇ ਜਨ ਨਾਮਿ ਮਿਲੇਇ ॥੩॥
کھِن مہِ نیچ کیٹ کءُ راج --	----	ਖਿਨ ਮਹਿ ਨੀਚ ਕੀਟ ਕਉ ਰਾਜ ॥
پاربرہم گرِیب[1] نِواج[2] -- | [1]غرِیب- [2]نِواز-	----	ਪਾਰਬ੍ਰਹਮ ਗਰੀਬ ਨਿਵਾਜ ॥
جا کا دِرسٹِ کچھُو ن آوے --	----	ਜਾ ਕਾ ਦ੍ਰਿਸਟਿ ਕਛੂ ਨ ਆਵੈ ॥
تِس تتکال دہ دِس پرگٹاوے --	----	ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥

جا کۓ اپُنی کرے بلھسِیس[1] -- | [1]بخشِیس-	----	ਜਾ ਕਉ ਅਪੁਨੀ ਕਰੈ ਬਖਸੀਸ ॥
تا کا لیکھا ن گنۓ جگدِیس --	----	ਤਾ ਕਾ ਲੇਖਾ ਨ ਗਨੈ ਜਗਦੀਸ ॥
جیٔ ُپِنّڈُ سبھ تِس کی راسِ --	----	ਜੀਉ ਪਿੰਡੁ ਸਭ ਤਿਸ ਕੀ ਰਾਸਿ ॥
گھٹِ گھٹِ پُورن برّہم پرّگاس --	----	ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥
اپنی بنّت آپِ بنائی --	----	ਅਪਨੀ ਬਣਤ ਆਪਿ ਬਨਾਈ ॥
نانکؑ جِیوے دیکھِ بڈائی --4--	----	ਨਾਨਕ ਜੀਵੈ ਦੇਖਿ ਬਡਾਈ ॥੪॥
اِس کا بلُ ناہی اِسُ ہاتھ --	----	ਇਸ ਕਾ ਬਲੁ ਨਾਹੀ ਇਸੁ ਹਾਥ ॥
کرن کراون سرب کو ناتھ --	----	ਕਰਨ ਕਰਾਵਨ ਸਰਬ ਕੋ ਨਾਥ ॥
آگِیاکاری بپُرا جیٔ ُ --	----	ਆਗਿਆਕਾਰੀ ਬਪੁਰਾ ਜੀਉ ॥
جو تِسُ بھاوے سوئی پھُنِ تھیٔ ُ --	----	ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥
کبہُو اُوچ نِیچ مہِ بسے --	----	ਕਬਹੂ ਊਚ ਨੀਚ ਮਹਿ ਬਸੈ ॥
کبہُو سوگ ہرکھ رنّگِ ہسے --	----	ਕਬਹੂ ਸੋਗ ਹਰਖ ਰੰਗਿ ਹਸੈ ॥
کبہُو نِنّد چِنّد بِہُار --	----	ਕਬਹੂ ਨਿੰਦ ਚਿੰਦ ਬਿਉਹਾਰ ॥
کبہُو اُوبھ اکاس پئِیال --	----	ਕਬਹੂ ਊਭ ਅਕਾਸ ਪਇਆਲ ॥
کبہُو بیتا برّہم بیچار --	----	ਕਬਹੂ ਬੇਤਾ ਬ੍ਰਹਮ ਬੀਚਾਰ ॥
نانکؑ آپِ مِلاوݨہار --5--	----	ਨਾਨਕ ਆਪਿ ਮਿਲਾਵਣਹਾਰ ॥੫॥
کبہُو نِرتِ کرے بہُ بھاتِ --	----	ਕਬਹੂ ਨਿਰਤਿ ਕਰੈ ਬਹੁ ਭਾਤਿ ॥
کبہُو سوءِ رہے دِنُ راتِ --	----	ਕਬਹੂ ਸੋਇ ਰਹੈ ਦਿਨੁ ਰਾਤਿ ॥
کبہُو مہا کرّودھ بِکرال --	----	ਕਬਹੂ ਮਹਾ ਕ੍ਰੋਧ ਬਿਕਰਾਲ ॥

کبہُونّ سرب کی ہوت رِوال --	----	ਕਬਹੂੰ ਸਰਬ ਕੀ ਹੋਤ ਰਵਾਲ ॥
کبہُو ہوءِ بہےَ بڈ راجا --	----	ਕਬਹੂ ਹੋਇ ਬਹੈ ਬਡ ਰਾਜਾ ॥
کبہُ بھیکھاری نیِچ کا ساجا --	----	ਕਬਹੂ ਭੇਖਾਰੀ ਨੀਚ ਕਾ ਸਾਜਾ ॥
کبہُو اپکیِرتِ مہِ آوےَ --	----	ਕਬਹੂ ਅਪਕੀਰਤਿ ਮਹਿ ਆਵੈ ॥
کبہُو بھلا بھلا کہاوےَ --	----	ਕਬਹੂ ਭਲਾ ਭਲਾ ਕਹਾਵੈ ॥
جِءُ پ٘ربھ راکھےَ تِو ہی رہےَ --	----	ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥
گُر پ٘رسادِ نانک سچُ کہےَ --6--	----	ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥
کبہُو ہوءِ پنّڈِتُ کرے بکھ٘یانُ --	----	ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥
کبہُو مونِدھاری لاوےَ دھِیانُ --	----	ਕਬਹੂ ਮੋਨਿਧਾਰੀ ਲਾਵੈ ਧਿਆਨੁ ॥
کبہُو تٹ تیِرتھ اِسنان --	----	ਕਬਹੂ ਤਟ ਤੀਰਥ ਇਸਨਾਨ ॥
کبہُو سِدھ سادھِک مُکھِ گِیان --	----	ਕਬਹੂ ਸਿਧ ਸਾਧਿਕ ਮੁਖਿ ਗਿਆਨ ॥
کبہُو کیِٹ ہستِ پتنّگ ہوءِ جیِیا --	----	ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥
انِک جونِ بھرمےَ بھرمِییا --	----	ਅਨਿਕ ਜੋਨਿ ਭਰਮੈ ਭਰਮੀਆ ॥
نانا رُوپ جِءُ س٘واگی دِکھاوےَ --	Page# [278]	ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥
جِءُ پ٘ربھ بھاوےَ تِوےَ نچاوےَ --	----	ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥
جو تِسُ بھاوےَ سوئی ہوءِ --	----	ਜੋ ਤਿਸੁ ਭਾਵੈ ਸੋਈ ਹੋਇ ॥
نانک دُوجا اورُ ن کوءِ --7--	----	ਨਾਨਕ ਦੂਜਾ ਅਵਰੁ ਨ ਕੋਇ ॥੭॥
کبہُو سادھسنّگتِ اِہُ پاوےَ --	----	ਕਬਹੂ ਸਾਧਸੰਗਤਿ ਇਹੁ ਪਾਵੈ ॥
اُسُ استھان تے بہُرِ ن آوےَ --	----	ਉਸੁ ਅਸਥਾਨ ਤੇ ਬਹੁਰਿ ਨ ਆਵੈ ॥

انّترِ ہوءِ گِیان پرگاسُ --	----	ਅੰਤਰਿ ਹੋਇ ਗਿਆਨ ਪਰਗਾਸੁ ॥
اُس استھان کا نہی بِناسُ --	----	ਉਸੁ ਅਸਥਾਨ ਕਾ ਨਹੀ ਬਿਨਾਸੁ ॥
من تن نامِ رتے اِک رنّگِ --	----	ਮਨ ਤਨ ਨਾਮਿ ਰਤੇ ਇਕ ਰੰਗਿ ॥
سدا بسہِ پاربرّہم کےَ سنّگِ --	----	ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
جِءُ جل مہِ جلُ آءِ کھٹانا --	----	ਜਿਉ ਜਲ ਮਹਿ ਜਲੁ ਆਇ ਖਟਾਨਾ ॥
تِءُ جوتی سنّگِ جوتِ سمانا --	----	ਤਿਉ ਜੋਤੀ ਸੰਗਿ ਜੋਤਿ ਸਮਾਨਾ ॥
مِٹِ گئے گون پائے بِسرّام --	----	ਮਿਟਿ ਗਏ ਗਵਨ ਪਾਏ ਬਿਸ੍ਰਾਮ ॥
نانک پرّبھ کےَ سد کربان[1] --8--11--	----	ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
[1] قُربان-		
سلوکُ --	----	ਸਲੋਕੁ ॥
سُکھی بسےَ مسکِینیِیا آپُ نِوارِ تلے --	----	ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
بڈے بڈے اہنّکارِییا نانک گربِ گلے --1--	----	ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
اسٹپدی --	----	ਅਸਟਪਦੀ ॥
جِس کےَ انّترِ راج ابھِمانُ --	----	ਜਿਸ ਕੈ ਅੰਤਰਿ ਰਾਜ ਅਭਿਮਾਨੁ ॥
سو نرکپاتی ہووت سُیانُ --	----	ਸੋ ਨਰਕਪਾਤੀ ਹੋਵਤ ਸੁਆਨੁ ॥
جو جانےَ مےَ جوبنونّتُ --	----	ਜੋ ਜਾਨੈ ਮੈ ਜੋਬਨਵੰਤੁ ॥
سو ہووت بِسٹا کا جنّتُ --	----	ਸੋ ਹੋਵਤ ਬਿਸਟਾ ਕਾ ਜੰਤੁ ॥

آپس کءُ کرمونّتُ کہاوےَ --	----	ਆਪਸ ਕਉ ਕਰਮਵੰਤੁ ਕਹਾਵੈ ॥
جنمِ مرےَ بہُ جونِ بھّرماوےَ --	----	ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
دھن بھُومِ کا جو کرےَ گُمانُ --	----	ਧਨ ਭੂਮਿ ਕਾ ਜੋ ਕਰੈ ਗੁਮਾਨੁ ॥
سو مُورکھُ انّدھا اگِیانُ --	----	ਸੋ ਮੂਰਖੁ ਅੰਧਾ ਅਗਿਆਨੁ ॥
کرِ کرِپا جِس کےَ ہِردےَ گرِیبی[1] بساوےَ -- | [1]غرِیبی-	----	ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
نانک اِیہا مُکتُ آگےَ سُکھُ پاوےَ --1--	----	ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥
دھنونّتا ہوءِ کرِ گرباوےَ --	----	ਧਨਵੰਤਾ ਹੋਇ ਕਰਿ ਗਰਬਾਵੈ ॥
ترِنڑ سمانِ کچھُ سنّگِ ن جاوےَ --	----	ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
بہُ لسکر[1] مانُکھ اُوپرِ کرے آس -- | [1]لشکر-	----	ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
پل بھِیترِ تا کا ہوءِ بِناس --	----	ਪਲ ਭੀਤਰਿ ਤਾ ਕਾ ਹੋਇ ਬਿਨਾਸ ॥
سبھ تے آپ جانےَ بلونّتُ --	----	ਸਭ ਤੇ ਆਪ ਜਾਨੈ ਬਲਵੰਤੁ ॥
کھِن مہِ ہوءِ جاءِ بھسمنّتُ --	----	ਖਿਨ ਮਹਿ ਹੋਇ ਜਾਇ ਭਸਮੰਤੁ ॥
کسےَ ن بدےَ آپ اہنّکاری --	----	ਕਿਸੈ ਨ ਬਦੈ ਆਪਿ ਅਹੰਕਾਰੀ ॥
دھرم راءِ تِسُ کرے کھُیاری[1] -- | [1]خُیاری-	----	ਧਰਮ ਰਾਇ ਤਿਸੁ ਕਰੇ ਖੁਆਰੀ ॥
گُر پّرسادِ جا کا مٹےَ ابھِمانُ --	----	ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
سو جنُ نانک درگہ پروانُ --2--	----	ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥
کوٹِ کرم کرےَ ہءُ دھارے --	----	ਕੋਟਿ ਕਰਮ ਕਰੈ ਹਉ ਧਾਰੇ ॥
سّرمُ پاوےَ سگلے بِرتھارے --	----	ਸ੍ਰਮੁ ਪਾਵੈ ਸਗਲੇ ਬਿਰਥਾਰੇ ॥

اَنِک تپسیا کرے اہنکار --	----	ਅਨਿਕ ਤਪਸਿਆ ਕਰੇ ਅਹੰਕਾਰ ॥
نرک سُرگ پھِرِ پھِرِ اوتار --	----	ਨਰਕ ਸੁਰਗ ਫਿਰਿ ਫਿਰਿ ਅਵਤਾਰ ॥
اَنِک جتن کرِ آتم نہی دّروے --	----	ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
ہرِ درگہ کہُ کیسے گوے --	----	ਹਰਿ ਦਰਗਹ ਕਹੁ ਕੈਸੇ ਗਵੈ ॥
آپس کءُ جو بھلا کہاوے --	----	ਆਪਸ ਕਉ ਜੋ ਭਲਾ ਕਹਾਵੈ ॥
تِسہِ بھلائی نِکٹِ ن آوے --	----	ਤਿਸਹਿ ਭਲਾਈ ਨਿਕਟਿ ਨ ਆਵੈ ॥
سرب کی رین جا کا مَنُ ہوءِ --	----	ਸਰਬ ਕੀ ਰੇਨ ਜਾ ਕਾ ਮਨੁ ਹੋਇ ॥
کہُ نانک تا کی نِرمل سوءِ --3--	----	ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥
جب لگُ جانے مُجھ تے کچھُ ہوءِ --	----	ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥
تب اِس کءُ سُکھُ ناہی کوءِ --	----	ਤਬ ਇਸ ਕਉ ਸੁਖੁ ਨਾਹੀ ਕੋਇ ॥
جب اِہ جانے مےَ کچھُ کرتا --	----	ਜਬ ਇਹ ਜਾਨੈ ਮੈ ਕਿਛੁ ਕਰਤਾ ॥
تب لگُ گربھ جونِ مہِ پھرتا --	----	ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
جب دھارے کوئو بَیری مِیتُ --	----	ਜਬ ਧਾਰੈ ਕੋਊ ਬੈਰੀ ਮੀਤੁ ॥
تب لگُ نِہچلُ ناہی چِیتُ --	----	ਤਬ ਲਗੁ ਨਿਹਚਲੁ ਨਾਹੀ ਚੀਤੁ ॥
جب لگُ موہ مگن سنگِ مائِ --	----	ਜਬ ਲਗੁ ਮੋਹ ਮਗਨ ਸੰਗਿ ਮਾਇ ॥
تب لگُ دھرمُ رائِ دےءِ سجائِ[1] --	----	ਤਬ ਲਗੁ ਧਰਮੁ ਰਾਇ ਦੇਇ ਸਜਾਇ ॥
[1]سزاءِ-		
پّربھ کِرپا تے بنّدھن توٹے --	----	ਪ੍ਰਭ ਕਿਰਪਾ ਤੇ ਬੰਧਨ ਤੂਟੈ ॥
گُر پّرساد نانک ہءُ چھوٹے --4--	----	ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥
سہس کھٹے لکھ کءُ اُٹھِ دھاوے --	----	ਸਹਸ ਖਟੇ ਲਖ ਕਉ ਉਠਿ ਧਾਵੈ ॥

ترِپتِ ن آوےَ مائِیا پاچھےَ پاوےَ --	Page# [279]	ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
انِک بھوگ بِکھیا کے کرےَ --	----	ਅਨਿਕ ਭੋਗ ਬਿਖਿਆ ਕੇ ਕਰੈ ॥
نہ ترِپتاوےَ کھپِ کھپِ مرےَ --	----	ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
بِنا سنّتوکھ نہی کوئُو راجےَ --	----	ਬਿਨਾ ਸੰਤੋਖ ਨਹੀ ਕੋਊ ਰਾਜੈ ॥
سُپن منورتھ برِتھے سبھ کاجےَ --	----	ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
نام رنّگِ سرب سُکھُ ہوءِ --	----	ਨਾਮ ਰੰਗਿ ਸਰਬ ਸੁਖੁ ਹੋਇ ॥
بڈبھاگی کسےَ پراپتِ ہوءِ --	----	ਬਡਭਾਗੀ ਕਿਸੈ ਪਰਾਪਤਿ ਹੋਇ ॥
کرن کراون آپے آپِ --	----	ਕਰਨ ਕਰਾਵਨ ਆਪੇ ਆਪਿ ॥
سدا سدا نانک ہرِ جاپِ --5--	----	ਸਦਾ ਸਦਾ ਨਾਨਕ ਹਰਿ ਜਾਪਿ ॥੫॥
کرن کراون کرنَیہارُ --	----	ਕਰਨ ਕਰਾਵਨ ਕਰਨੈਹਾਰੁ ॥
اِس کےَ ہاتھِ کہا بیچارُ --	----	ਇਸ ਕੈ ਹਾਥਿ ਕਹਾ ਬੀਚਾਰੁ ॥
جَیسی درِسٹِ کرے تَیسا ہوءِ --	----	ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
آپے آپِ آپِ پربھُ سوءِ --	----	ਆਪੇ ਆਪਿ ਆਪਿ ਪ੍ਰਭੁ ਸੋਇ ॥
جو کِچھُ کینو سُ اپنےَ رنّگِ --	----	ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
سبھ تے دُورِ سبھہُو کےَ سنّگِ --	----	ਸਭ ਤੇ ਦੂਰਿ ਸਭਹੂ ਕੈ ਸੰਗਿ ॥
بُوجھےَ دیکھےَ کرےَ بِبیک --	----	ਬੂਝੈ ਦੇਖੈ ਕਰੈ ਬਿਬੇਕ ॥
آپہِ ایک آپہِ انیک --	----	ਆਪਹਿ ਏਕ ਆਪਹਿ ਅਨੇਕ ॥
مرےَ ن بنسےَ آوےَ ن جاءِ --	----	ਮਰੈ ਨ ਬਿਨਸੈ ਆਵੈ ਨ ਜਾਇ ॥
نانک سد ہی رہِیا سماءِ --6--	----	ਨਾਨਕ ਸਦ ਹੀ ਰਹਿਆ ਸਮਾਇ ॥੬॥

آپِ اُپدیسےَ سمجھےَ آپِ ---	----	ਆਪਿ ਉਪਦੇਸੈ ਸਮਝੈ ਆਪਿ ॥
آپے رچِیا سبھ کےَ ساتھِ ---	----	ਆਪੇ ਰਚਿਆ ਸਭ ਕੈ ਸਾਥਿ ॥
آپِ کینو آپن بِستھارُ ---	----	ਆਪਿ ਕੀਨੋ ਆਪਨ ਬਿਸਥਾਰੁ ॥
سبھُ کِچھُ اُس کا اوہُ کرنیَہارُ ---	----	ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
اُس تے بھِنّن کہہُ کِچھُ ہوءِ ---	----	ਉਸ ਤੇ ਭਿੰਨ ਕਹਹੁ ਕਿਛੁ ਹੋਇ ॥
تھان تھننّترِ اکےَ سوءِ ---	----	ਥਾਨ ਥਨੰਤਰਿ ਏਕੈ ਸੋਇ ॥
اپُنے چلِت آپِ کرنڈَیہار ---	----	ਅਪੁਨੇ ਚਲਿਤ ਆਪਿ ਕਰਣੈਹਾਰ ॥
کئُتک کرےَ رنّگ آپار ---	----	ਕਉਤਕ ਕਰੈ ਰੰਗ ਆਪਾਰ ॥
من مہِ آپِ من اپُنے ماہِ ---	----	ਮਨ ਮਹਿ ਆਪਿ ਮਨ ਅਪੁਨੇ ਮਾਹਿ ॥
نانک کیِمتِ[1] کہنُ ن جاءِ ---7--- |	----	ਨਾਨਕ ਕੀਮਤਿ ਕਹਨੁ ਨ ਜਾਇ ॥੭॥

[1] قیمتِ۔

ستِ ستِ ستِ پّربھُ سُیامی ---	----	ਸਤਿ ਸਤਿ ਸਤਿ ਪ੍ਰਭੁ ਸੁਆਮੀ ॥
گُر پرسادِ کنےَ وکھِیانی ---	----	ਗੁਰ ਪਰਸਾਦਿ ਕਿਨੈ ਵਖਿਆਨੀ ॥
سچُ سچُ سچُ سبھُ کینا ---	----	ਸਚੁ ਸਚੁ ਸਚੁ ਸਭੁ ਕੀਨਾ ॥
کوٹِ مدھے کنےَ بِرلےَ چِینا ---	----	ਕੋਟਿ ਮਧੇ ਕਿਨੈ ਬਿਰਲੈ ਚੀਨਾ ॥
بھلا بھلا بھلا تیرا رُوپ ---	----	ਭਲਾ ਭਲਾ ਭਲਾ ਤੇਰਾ ਰੂਪ ॥
اتِ سُنّدر اپار انُوپ ---	----	ਅਤਿ ਸੁੰਦਰ ਅਪਾਰ ਅਨੂਪ ॥
نِرمل نِرمل نِرمل تیری باڈْی ---	----	ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
گھٹِ گھٹِ سُنی سّرون بکھّیاڈْی ---	----	ਘਟਿ ਘਟਿ ਸੁਨੀ ਸ੍ਰਵਨ ਬਖ੍ਯਾਣੀ ॥
پوِتّر پوِتّر پوِتّر پُنیت ---	----	ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥

نامُ جپےَ نانکؐ منِ پّرِیتِ ۔۔8۔۔12۔۔	----	ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥
سلوکُ ۔۔	----	ਸਲੋਕੁ ॥
سنّت سرنِ جو جنُ پرےَ سو جنُ اُدھرنہار ۔۔	----	ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
سنّت کی نِنّدا نانکا بہُرِ بہُرِ اوتار ۔۔1۔۔	----	ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥
اسٹپدی ۔۔	----	ਅਸਟਪਦੀ ॥
سنّت کےَ دوُکھنِ آرجا گھٹےَ ۔۔	----	ਸੰਤ ਕੈ ਦੂਖਨਿ ਆਰਜਾ ਘਟੈ ॥
سنّت کےَ دوُکھنِ جم تے نہی چھُٹےَ ۔۔	----	ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
سنّت کےَ دوُکھنِ سُکھُ سبھُ جاءِ ۔۔	----	ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
سنّت کےَ دوُکھنِ نرکؐ مہِ پاءِ ۔۔	----	ਸੰਤ ਕੈ ਦੂਖਨਿ ਨਰਕ ਮਹਿ ਪਾਇ ॥
سنّت کےَ دوُکھنِ متِ ہوءِ ملِین ۔۔	----	ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
سنّت کےَ دوُکھنِ سوبھا تے ہِین ۔۔	----	ਸੰਤ ਕੈ ਦੂਖਨਿ ਸੋਭਾ ਤੇ ਹੀਨ ॥
سنّت کے ہتے کءُ رکھےَ ن کوءِ ۔۔	----	ਸੰਤ ਕੇ ਹਤੇ ਕਉ ਰਖੈ ਨ ਕੋਇ ॥
سنّت کےَ دوُکھنِ تھان بھّرسٹُ ہوءِ ۔۔	----	ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
سنّت کّرِپال کّرِپا جے کرےَ ۔۔	----	ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
نانکؐ سنّتسنّگِ نِنّدکُ بھی ترےَ ۔۔1۔۔	----	ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥
سنّت کے دوُکھن تے مُکھُ بھوےَ ۔۔	----	ਸੰਤ ਕੇ ਦੂਖਨ ਤੇ ਮੁਖੁ ਭਵੈ ॥
سنّتن کےَ دوُکھنِ کاگ جِءُ لوےَ ۔۔	----	ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥

سنّتن کےَ دُوکھنِ سرپ جونِ پاۓ ـــ	----	ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
سنّت کےَ دُوکھنِ ترِگد جونِ کِرماۓ ـــ	----	ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
سنّتن کےَ دُوکھنِ ترِسنا مہِ جلےَ ـــ	----	ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥
سنّت کےَ دُوکھنِ سبھُ کو چھلےَ ـــ	----	ਸੰਤ ਕੈ ਦੂਖਨਿ ਸਭੁ ਕੋ ਛਲੈ ॥
سنّت کےَ دُوکھنِ تیجُ سبھُ جاۓ ـــ	----	ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥
سنّت کےَ دُوکھنِ نیچُ نیچاۓ ـــ	----	ਸੰਤ ਕੈ ਦੂਖਨਿ ਨੀਚੁ ਨੀਚਾਇ ॥
سنّت دوکھی کا تھاءُ کو ناہِ ـــ	----	ਸੰਤ ਦੋਖੀ ਕਾ ਥਾਉ ਕੋ ਨਾਹਿ ॥
نانک سنّت بھاوےَ	Page#	ਨਾਨਕ ਸੰਤ ਭਾਵੈ
تا اوءِ بھی گتِ پاہِ ــ2ــ	[280]	ਤਾ ਓਇ ਭੀ ਗਤਿ ਪਾਹਿ ॥੨॥
سنّت کا نِندکُ مہا اتتائی ـــ	----	ਸੰਤ ਕਾ ਨਿੰਦਕੁ ਮਹਾ ਅਤਤਾਈ ॥
سنّت کا نِندکُ کھِنُ ٹِکنُ ن پائی ـــ	----	ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
سنّت کا نِندکُ مہا ہتِیارا ـــ	----	ਸੰਤ ਕਾ ਨਿੰਦਕੁ ਮਹਾ ਹਤਿਆਰਾ ॥
سنّت کا نِندکُ پرمیسُرِ مارا ـــ	----	ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
سنّت کا نِندکُ راج تے ہینُ ـــ	----	ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
سنّت کا نِندکُ دُکھِیا ارُ دِینُ ـــ	----	ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
سنّت کے نِندک کءُ سرب روگ ـــ	----	ਸੰਤ ਕੇ ਨਿੰਦਕ ਕਉ ਸਰਬ ਰੋਗ ॥
سنّت کے نِندک کءُ سدا بجوگ ـــ	----	ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
سنّت کی نِندا دوکھ مہِ دوکھُ ـــ	----	ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥

نانک سنّت بھاوے تا اُس کا بھی ہوءِ موکھُ --3--	----	ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥
سنّت کا دوکھی سدا اپوِتُ --	----	ਸੰਤ ਕਾ ਦੋਖੀ ਸਦਾ ਅਪਵਿਤੁ ॥
سنّت کا دوکھی کسے کا نہی مِتُ --	----	ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
سنّت کے دوکھی کءُ ڈانُ لاگے --	----	ਸੰਤ ਕੇ ਦੋਖੀ ਕਉ ਡਾਨੁ ਲਾਗੈ ॥
سنّت کے دوکھی کءُ سبھ تِیاگے --	----	ਸੰਤ ਕੇ ਦੋਖੀ ਕਉ ਸਭ ਤਿਆਗੈ ॥
سنّت کا دوکھی مہا اہنّکاری --	----	ਸੰਤ ਕਾ ਦੋਖੀ ਮਹਾ ਅਹੰਕਾਰੀ ॥
سنّت کا دوکھی سدا بِکاری --	----	ਸੰਤ ਕਾ ਦੋਖੀ ਸਦਾ ਬਿਕਾਰੀ ॥
سنّت کا دوکھی جنمے مرے --	----	ਸੰਤ ਕਾ ਦੋਖੀ ਜਨਮੈ ਮਰੈ ॥
سنّت کی دُوکھنا سُکھ تے ٹرے --	----	ਸੰਤ ਕੀ ਦੂਖਨਾ ਸੁਖ ਤੇ ਟਰੈ ॥
سنّت کے دوکھی کءُ ناہی ٹھاءُ --	----	ਸੰਤ ਕੇ ਦੋਖੀ ਕਉ ਨਾਹੀ ਠਾਉ ॥
نانک سنّت بھاوے تا لئے مِلاءِ --4--	----	ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥
سنّت کا دوکھی ادھ بیچ تے ٹُوٹے --	----	ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
سنّت کا دوکھی کتےَ کاجِ ن پہُوچے --	----	ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
سنّت کے دوکھی کءُ اُدِیان بھرمائیئے --	----	ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
سنّت کا دوکھی اُجھڑِ پائیئے --	----	ਸੰਤ ਕਾ ਦੋਖੀ ਉਝੜਿ ਪਾਈਐ ॥
سنّت کا دوکھی انتر تے تھوتھا --	----	ਸੰਤ ਕਾ ਦੋਖੀ ਅੰਤਰ ਤੇ ਥੋਥਾ ॥

جِءُ ساس بِنا مِرتک کی لوتھا --	----	ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
سنّت کے دوکھی کی جڑ کِچھُ ناہِ --	----	ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
آپن بیِجِ آپے ہی کھاہِ --	----	ਆਪਨ ਬੀਜਿ ਆਪੇ ਹੀ ਖਾਹਿ ॥
سنّت کے دوکھی کءُ اورُ ن راکھنہارُ --	----	ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
نانک سنّت بھاوے تا لئے اُبارِ --5--	----	ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥
سنّت کا دوکھی اِءُ بِللاءِ --	----	ਸੰਤ ਕਾ ਦੋਖੀ ਇਉ ਬਿਲਲਾਇ ॥
جِءُ جل بِہُون مچھُلی تڑپھڑاءِ --	----	ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
سنّت کا دوکھی بھُوکھا نہی راجے --	----	ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
جِءُ پاوکُ ایدھنِ نہی دھّراپے --	----	ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
سنّت کا دوکھی چھُٹے اِکیلا --	----	ਸੰਤ ਕਾ ਦੋਖੀ ਛੁਟੈ ਇਕੇਲਾ ॥
جِءُ بُویاڑُ تِلُ کھیت ماہِ دُہیلا --	----	ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
سنّت کا دوکھی دھرم تے رہت --	----	ਸੰਤ ਕਾ ਦੋਖੀ ਧਰਮ ਤੇ ਰਹਤ ॥
سنّت کا دوکھی سد مِتھیا کہت --	----	ਸੰਤ ਕਾ ਦੋਖੀ ਸਦ ਮਿਥਿਆ ਕਹਤ ॥
کِرتُ نِنّدک کا دھُرِ ہی پئِیا --	----	ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥
نانک جو تِس بھاوے سوئی تھِیا --6--	----	ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥
سنّت کا دوکھی بِگڑ رُوپ ہوءِ جاءِ --	----	ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥

سنّت کے دوکھی کءُ درگہ ملےَ سجاءِ[1] ۔۔	----	ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
سنّت کا دوکھی سدا سہکائیئےَ ۔۔	----	ਸੰਤ ਕਾ ਦੋਖੀ ਸਦਾ ਸਹਕਾਈਐ ॥
سنّت کا دوکھی ن مرےَ ن جِیوائیئےَ ۔۔	----	ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
سنّت کے دوکھی کی پُجےَ ن آسا ۔۔	----	ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥
سنّت کا دوکھی اُٹھِ چلےَ نِراسا ۔۔	----	ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
سنّت کےَ دوکھِ ن ترِسٹےَ کوءِ ۔۔	----	ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥
جَیسا بھاوےَ تَیسا کوئی ہوءِ ۔۔	----	ਜੈਸਾ ਭਾਵੈ ਤੈਸਾ ਕੋਈ ਹੋਇ ॥
پئِیا کِرتُ ن میٹےَ کوءِ ۔۔	----	ਪਇਆ ਕਿਰਤੁ ਨ ਮੇਟੈ ਕੋਇ ॥
نانک جانےَ سچا سوءِ ۔۔7۔۔	----	ਨਾਨਕ ਜਾਨੈ ਸਚਾ ਸੋਇ ॥੭॥
سبھ گھٹ تِس کے اوہُ کرنَیہارُ ۔۔	----	ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
سدا سدا تِس کءُ نمسکارُ ۔۔	----	ਸਦਾ ਸਦਾ ਤਿਸ ਕਉ ਨਮਸਕਾਰੁ ॥
پّربھ کی اُستتِ کرہُ دِنُ راتِ ۔۔	----	ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
تِسہِ دھِیاوہُ ساسِ گِراسِ ۔۔	----	ਤਿਸਹਿ ਧਿਆਵਹੁ ਸਾਸਿ ਗਿਰਾਸਿ ॥
سبھُ کچھُ ورتےَ تِس کا کِیا ۔۔	----	ਸਭੁ ਕਛੁ ਵਰਤੈ ਤਿਸ ਕਾ ਕੀਆ ॥
جَیسا کرے تَیسا کو تھِیا ۔۔	----	ਜੈਸਾ ਕਰੇ ਤੈਸਾ ਕੋ ਥੀਆ ॥
اپنا کھیلُ آپِ کرنَیہارُ ۔۔	----	ਅਪਨਾ ਖੇਲੁ ਆਪਿ ਕਰਨੈਹਾਰੁ ॥
دُوسر کئُنُ کہےَ بیچارُ ۔۔	----	ਦੂਸਰ ਕਉਨੁ ਕਹੈ ਬੀਚਾਰੁ ॥

[1] سزاءِ۔

جِس نوٗ کرِپا کرےَ تِس آپن نامُ دےءِ --	Page# [281]	ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
بڈبھاگی نانک جن سےءِ --8--13--	----	ਬਡਭਾਗੀ ਨਾਨਕ ਜਨ ਸੇਇ ॥੮॥੧੩॥
سلوکُ --	----	ਸਲੋਕੁ ॥
تجہُ سِیانپ سُرِ جنہُ سِمرہُ ہرِ ہرِ راءِ --	----	ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ایک آس ہرِ منِ رکھہُ نانک دوٗکھُ بھرمُ بھءُ جاءِ --1--	----	ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
اسٹپدی --	----	ਅਸਟਪਦੀ ॥
مانُکھ کی ٹیک برِتھی سبھ جانُ --	----	ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
دیون کءُ ایکےَ بھگوانُ --	----	ਦੇਵਨ ਕਉ ਏਕੈ ਭਗਵਾਨੁ ॥
جِس کےَ دِیئےَ رہےَ اگھاءِ --	----	ਜਿਸ ਕੈ ਦੀਐ ਰਹੈ ਅਘਾਇ ॥
بہُرِ ن ترِسنا لاگےَ آءِ --	----	ਬਹੁਰਿ ਨ ਤ੍ਰਿਸਨਾ ਲਾਗੈ ਆਇ ॥
مارےَ راکھےَ ایکو آپ --	----	ਮਾਰੈ ਰਾਖੈ ਏਕੋ ਆਪਿ ॥
مانُکھ کےَ کِچھُ ناہی ہاتھِ --	----	ਮਾਨੁਖ ਕੈ ਕਿਛੁ ਨਾਹੀ ਹਾਥਿ ॥
تِس کا ہُکمُ[1] بوٗجھِ سُکھُ ہوءِ -- | [1]حُکم-	----	ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥
تِس کا نامُ رکھُ کنّٹھِ پروءِ --	----	ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
سِمرِ سِمرِ سِمرِ پربھ سوءِ --	----	ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥
نانک بِگھنُ ن لاگےَ کوءِ --1--	----	ਨਾਨਕ ਬਿਘਨੁ ਨ ਲਾਗੈ ਕੋਇ ॥੧॥

اُستتِ من مہِ کرِ نِرنّکار ـــ	----	ਉਸਤਤਿ ਮਨ ਮਹਿ ਕਰਿ ਨਿਰੰਕਾਰ ॥
کرِ من میرے ستِ بِہُار ـــ	----	ਕਰਿ ਮਨ ਮੇਰੇ ਸਤਿ ਬਿਉਹਾਰ ॥
نِرمل رسنا انمّرِتُ پیءُ ـــ	----	ਨਿਰਮਲ ਰਸਨਾ ਅੰਮ੍ਰਿਤੁ ਪੀਉ ॥
سدا سُہیلا کرِ لیہِ جیءُ ـــ	----	ਸਦਾ ਸੁਹੇਲਾ ਕਰਿ ਲੇਹਿ ਜੀਉ ॥
نَینہُ پیکھُ ٹھاکُر کا رنّگُ ـــ	----	ਨੈਨਹੁ ਪੇਖੁ ਠਾਕੁਰ ਕਾ ਰੰਗੁ ॥
سادھسنّگِ بنسے سبھ سنّگُ ـــ	----	ਸਾਧਸੰਗਿ ਬਿਨਸੈ ਸਭ ਸੰਗੁ ॥
چرن چلءُ مارگِ گوبِنّد ـــ	----	ਚਰਨ ਚਲਉ ਮਾਰਗਿ ਗੋਬਿੰਦ ॥
مِٹہِ پاپ جپیۓ ہرِ بِنّد ـــ	----	ਮਿਟਹਿ ਪਾਪ ਜਪੀਐ ਹਰਿ ਬਿੰਦ ॥
کر ہرِ کرم سّرونِ ہرِ کتھا ـــ	----	ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
ہرِ درگہ نانک اُوجل متھا ـــ2ـــ	----	ਹਰਿ ਦਰਗਹ ਨਾਨਕ ਊਜਲ ਮਥਾ ॥੨॥
بڈبھاگی تے جن جگ ماہِ ـــ	----	ਬਡਭਾਗੀ ਤੇ ਜਨ ਜਗ ਮਾਹਿ ॥
سدا سدا ہرِ کے گُن گاہِ ـــ	----	ਸਦਾ ਸਦਾ ਹਰਿ ਕੇ ਗੁਨ ਗਾਹਿ ॥
رام نام جو کرہِ بیچار ـــ	----	ਰਾਮ ਨਾਮ ਜੋ ਕਰਹਿ ਬੀਚਾਰ ॥
سے دھنونّت گنی سنّسار ـــ	----	ਸੇ ਧਨਵੰਤ ਗਨੀ ਸੰਸਾਰ ॥
منِ تنِ مُکھِ بولہِ ہرِ مُکھی ـــ	----	ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥
سدا سدا جانہُ تے سُکھی ـــ	----	ਸਦਾ ਸਦਾ ਜਾਨਹੁ ਤੇ ਸੁਖੀ ॥
ایکو ایکُ ایکُ پچھانَے ـــ	----	ਏਕੋ ਏਕੁ ਏਕੁ ਪਛਾਨੈ ॥
اِت اُت کی اوہُ سوجھی جانَے ـــ	----	ਇਤ ਉਤ ਕੀ ਓਹੁ ਸੋਝੀ ਜਾਨੈ ॥
نام سنّگِ جِس کا منُ مانِیا ـــ	----	ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥

نانکؑ تِنہِ نِرنّجنُ جانِیا --3--	----	ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥
گُر پرؔسادِ آپن آپُ سُجھےَ --	----	ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥
تِس کی جانہُ ترؔسِنا بُجھےَ --	----	ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
سادھسنّگِ ہرِ ہرِ جسُ کہت --	----	ਸਾਧਸੰਗਿ ਹਰਿ ਹਰਿ ਜਸੁ ਕਹਤ ॥
سرب روگ تے اوہُ ہرِ جنُ رہت --	----	ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
اندِنُ کِیرتنُ کیول بکھؔیانُ --	----	ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥
گرؔہست مہِ سوئی نِربانُ --	----	ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ایکؑ اُوپرِ جِسُ جن کی آسا --	----	ਏਕ ਊਪਰਿ ਜਿਸੁ ਜਨ ਕੀ ਆਸਾ ॥
تِس کی کٹیۓَ جم کی پھاسا --	----	ਤਿਸ ਕੀ ਕਟੀਐ ਜਮ ਕੀ ਫਾਸਾ ॥
پاربرؔہم کی جِسُ منِ بھُوکھ --	----	ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥
نانکؑ تِسہِ ن لاگہِ دُوکھ --4--	----	ਨਾਨਕ ਤਿਸਹਿ ਨ ਲਾਗਹਿ ਦੂਖ ॥੪॥
جِس کؑءُ ہرِ پرؔبھُ منِ چِتِ آوےَ --	----	ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
سو سنّتُ سُہیلا نہی ڈُلاوےَ --	----	ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
جِسُ پرؔبھُ اپُنا کِرپا کرےَ --	----	ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
سو سیوکؑ کہُ کِس تے ڈرےَ --	----	ਸੋ ਸੇਵਕੁ ਕਹੁ ਕਿਸ ਤੇ ਡਰੈ ॥
جَیسا سا تَیسا درؔسٹائِیا --	----	ਜੈਸਾ ਸਾ ਤੈਸਾ ਦ੍ਰਿਸਟਾਇਆ ॥
اپُنے کارج مہِ آپِ سمائِیا --	----	ਅਪੁਨੇ ਕਾਰਜ ਮਹਿ ਆਪਿ ਸਮਾਇਆ ॥
سودھت سودھت سودھت سِیجھِیا --	----	ਸੋਧਤ ਸੋਧਤ ਸੋਧਤ ਸੀਝਿਆ ॥
گُر پرؔسادِ تتُ سبھُ بُوجھِیا --	----	ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥

جب دیکھءُ تب سبھُ کِچھُ مُولُ --	----	ਜਬ ਦੇਖਉ ਤਬ ਸਭੁ ਕਿਛੁ ਮੂਲੁ ॥
نانکُ سو سُوکھمُ سوئی استھُولُ --5--	----	ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥
نہ کِچھُ جنمےَ نہ کِچھُ مرے --	----	ਨਹ ਕਿਛੁ ਜਨਮੈ ਨਹ ਕਿਛੁ ਮਰੈ ॥
آپن چلِتُ آپ ہی کرے --	----	ਆਪਨ ਚਲਿਤੁ ਆਪ ਹੀ ਕਰੈ ॥
آونُ جاونُ دِرسٹِ اندِرسٹِ --	----	ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
آگیاکاری دھاری سبھ سِرِسٹِ --	----	ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
آپے آپِ سگل مہِ آپِ --	Page# [282]	ਆਪੇ ਆਪਿ ਸਗਲ ਮਹਿ ਆਪਿ ॥
انِک جُگتِ رچِ تھاپِ اُتھاپِ --	----	ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ابِناسی ناہی کِچھُ کھنّڈ --	----	ਅਬਿਨਾਸੀ ਨਾਹੀ ਕਿਛੁ ਖੰਡ ॥
دھارنْ دھارِ رہِئو برہمنّڈ --	----	ਧਾਰਣ ਧਾਰਿ ਰਹਿਓ ਬ੍ਰਹਮੰਡ ॥
الکھ ابھیو پُرکھ پرتاپ --	----	ਅਲਖ ਅਭੇਵ ਪੁਰਖ ਪਰਤਾਪ ॥
آپِ جپائے ت نانکُ جاپ --6--	----	ਆਪਿ ਜਪਾਏ ਤ ਨਾਨਕ ਜਾਪ ॥੬॥
جِن پربھُ جاتا سُ سوبھاونّت --	----	ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥
سگل سنّسارُ اُدھرے تِن منّت --	----	ਸਗਲ ਸੰਸਾਰੁ ਉਧਰੈ ਤਿਨ ਮੰਤ ॥
پربھ کے سیوک سگل اُدھارن --	----	ਪ੍ਰਭ ਕੇ ਸੇਵਕ ਸਗਲ ਉਧਾਰਨ ॥
پربھ کے سیوک دُوکھ بِسارن --	----	ਪ੍ਰਭ ਕੇ ਸੇਵਕ ਦੂਖ ਬਿਸਾਰਨ ॥
آپے میلِ لئے کِرپال --	----	ਆਪੇ ਮੇਲਿ ਲਏ ਕਿਰਪਾਲ ॥
گُر کا سبدُ جپِ بھئے نِہال --	----	ਗੁਰ ਕਾ ਸਬਦੁ ਜਪਿ ਭਏ ਨਿਹਾਲ ॥

اُن کی سیوا سوئی لاگےَ --	----	ਉਨ ਕੀ ਸੇਵਾ ਸੋਈ ਲਾਗੈ ॥
جِس نوٗ کرِپا کرہِ بڈبھاگےَ --	----	ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
نامُ جپت پاوہِ بِسّرامُ --	----	ਨਾਮੁ ਜਪਤ ਪਾਵਹਿ ਬਿਸ੍ਰਾਮੁ ॥
نانک تِن پُرکھ کءُ اُوتم کرِ مانُ --7--	----	ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥
جو کچھُ کرےَ سُ پرّبھ کےَ رنگِ --	----	ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥
سدا سدا بسےَ ہرِ سنگِ --	----	ਸਦਾ ਸਦਾ ਬਸੈ ਹਰਿ ਸੰਗਿ ॥
سہج سُبھاءِ ہووےَ سو ہوءِ --	----	ਸਹਜ ਸੁਭਾਇ ਹੋਵੈ ਸੋ ਹੋਇ ॥
کرݨیہار پچھاݨےَ سوءِ --	----	ਕਰਣੈਹਾਰੁ ਪਛਾਣੈ ਸੋਇ ॥
پرّبھ کا کیِیا جن میٹھ لگانا --	----	ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥
جَیسا سا تَیسا دِرسٹانا --	----	ਜੈਸਾ ਸਾ ਤੈਸਾ ਦ੍ਰਿਸਟਾਨਾ ॥
جِس تے اُپجے تِس ماہِ سماۓ --	----	ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥
اوءِ سُکھ نِدھان اُنہُو بن آۓ --	----	ਓਇ ਸੁਖ ਨਿਧਾਨ ਉਨਹੂ ਬਨਿ ਆਏ ॥
آپس کءُ آپ دِینو مانُ --	----	ਆਪਸ ਕਉ ਆਪਿ ਦੀਨੋ ਮਾਨੁ ॥
نانک پرّبھ جنُ ایکو جانُ --8--14--	----	ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥
سلوکُ --	----	ਸਲੋਕੁ ॥
سرب کلا بھرپُور پرّبھ بِرتھا جانݨہار --	----	ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥

جا کے سِمرنِ اُدھرِیۓ نانک تِس بلِہار --1--	----	ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
اسٹپدی --	----	ਅਸਟਪਦੀ ॥
ٹُوٹی گاڈھنہار گوپال[1] -- | [1]گوپال-	----	ਟੂਟੀ ਗਾਢਨਹਾਰ ਗੋੁਪਾਲ ॥
سرب جِیا آپے پرِتپال --	----	ਸਰਬ ਜੀਆ ਆਪੇ ਪ੍ਰਤਿਪਾਲ ॥
سگل کی چِنّتا جِس من ماہِ --	----	ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
تِس تے بِرتھا کوئی ناہِ --	----	ਤਿਸ ਤੇ ਬਿਰਥਾ ਕੋਈ ਨਾਹਿ ॥
رے من میرے سدا ہرِ جاپ --	----	ਰੇ ਮਨ ਮੇਰੇ ਸਦਾ ਹਰਿ ਜਾਪਿ ॥
ابِناسی پربھ آپے آپ --	----	ਅਬਿਨਾਸੀ ਪ੍ਰਭੁ ਆਪੇ ਆਪਿ ॥
آپن کِیا کچھُو ن ہوءِ --	----	ਆਪਨ ਕੀਆ ਕਛੂ ਨ ਹੋਇ ॥
جے سءُ پرانی لوچے کوءِ --	----	ਜੇ ਸਉ ਪ੍ਰਾਨੀ ਲੋਚੈ ਕੋਇ ॥
تِس بِن ناہی تیرے کِچھ کام --	----	ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
گتِ نانک جپ ایک ہرِ نام --1--	----	ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥
رُوپونّت ہوءِ ناہی موہے --	----	ਰੂਪਵੰਤੁ ਹੋਇ ਨਾਹੀ ਮੋਹੈ ॥
پربھ کی جوتِ سگل گھٹ سوہے --	----	ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
دھنونّتا ہوءِ کِیا کو گربے --	----	ਧਨਵੰਤਾ ਹੋਇ ਕਿਆ ਕੋ ਗਰਬੈ ॥
جا سبھ کِچھ تِس کا دِییا دربے --	----	ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
اتِ سُورا جے کوءُ کہاوے --	----	ਅਤਿ ਸੂਰਾ ਜੇ ਕੋਊ ਕਹਾਵੈ ॥
پربھ کی کلا بِنا کہ دھاوے --	----	ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥

جے کو ہوءِ بہے داتارُ ــ ــ	----	ਜੇ ਕੋ ਹੋਇ ਬਹੈ ਦਾਤਾਰੁ ॥
تِس دینہارُ جانے گاوارُ ــ ــ	----	ਤਿਸੁ ਦੇਨਹਾਰੁ ਜਾਨੈ ਗਾਵਾਰੁ ॥
جِسُ گُر پّرسادِ تُوٹے ہءُ روگُ ــ ــ	----	ਜਿਸੁ ਗੁਰ ਪ੍ਰਸਾਦਿ ਤੁਟੈ ਹਉ ਰੋਗੁ ॥
نانک سو جنُ سدا اروگُ ــ ــ2ــ ــ	----	ਨਾਨਕ ਸੋ ਜਨੁ ਸਦਾ ਅਰੋਗੁ ॥੨॥
جِءُ مندر کءُ تھامے تھمّنُ ــ ــ	----	ਜਿਉ ਮੰਦਰ ਕਉ ਥਾਮੈ ਥੰਮਨੁ ॥
تِءُ گُر کا سبدُ منہِ استھمّنُ ــ ــ	----	ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
جِءُ پاکھانْ ناو چڑِ ترے ــ ــ	----	ਜਿਉ ਪਾਖਾਣੁ ਨਾਵ ਚੜਿ ਤਰੈ ॥
پّرانْی گُر چرنْ لگتُ نِسترے ــ ــ	----	ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
جِءُ اندھکار دِیپک پرگاسُ ــ ــ	----	ਜਿਉ ਅੰਧਕਾਰ ਦੀਪਕ ਪਰਗਾਸੁ ॥
گُر درسنُ دیکھِ منِ ہوءِ بِگاسُ ــ ــ	----	ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
جِءُ مہا اُدِیان مہِ مارگُ پاوے ــ ــ	----	ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
تِءُ سادھو سنگِ مِلِ جوتِ پّرگٹاوے ــ ــ	----	ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
تِن سنّتن کی باچھءُ دھورِ ــ ــ	----	ਤਿਨ ਸੰਤਨ ਕੀ ਬਾਛਉ ਧੂਰਿ ॥
نانک کی ہرِ لوچا پُورِ ــ ــ3ــ ــ	----	ਨਾਨਕ ਕੀ ਹਰਿ ਲੋਚਾ ਪੂਰਿ ॥੩॥
من مُورکھ کاہے بِللائیئے ــ ــ	----	ਮਨ ਮੂਰਖ ਕਾਹੇ ਬਿਲਲਾਈਐ ॥
پُرب لِکھے کا لِکھِیا پائیئے ــ ــ	Page# [283]	ਪੂਰਬ ਲਿਖੇ ਕਾ ਲਿਖਿਆ ਪਾਈਐ ॥
دُوکھ سُوکھ پّربھ دیونہارُ ــ ــ	----	ਦੂਖ ਸੂਖ ਪ੍ਰਭ ਦੇਵਨਹਾਰੁ ॥
اور تِیاگِ تُو تِسہِ چِتارُ ــ ــ	----	ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
جو کچھُ کرے سوئی سُکھُ مانُ ــ ــ	----	ਜੋ ਕਛੁ ਕਰੈ ਸੋਈ ਸੁਖੁ ਮਾਨੁ ॥

	بھُولا کاہے پھِرہِ اجان --	----	ਭੂਲਾ ਕਾਹੇ ਫਿਰਹਿ ਅਜਾਨ ॥
	کئُن بستُ آئی تیرےَ سنّگ --	----	ਕਉਨ ਬਸਤੁ ਆਈ ਤੇਰੈ ਸੰਗ ॥
	لپٹِ رہِئو رسِ لوبھی پتنّگ --	----	ਲਪਟਿ ਰਹਿਓ ਰਸਿ ਲੋਭੀ ਪਤੰਗ ॥
	رام نام جپِ ہِردے ماہِ --	----	ਰਾਮ ਨਾਮ ਜਪਿ ਹਿਰਦੇ ਮਾਹਿ ॥
	نانکُ پتِ سیتی گھرِ جاہِ --4--	----	ਨਾਨਕ ਪਤਿ ਸੇਤੀ ਘਰਿ ਜਾਹਿ ॥੪॥
	جِسُ وکھر کءُ لَینِ تُو آئِیا --	----	ਜਿਸੁ ਵਖਰ ਕਉ ਲੈਨਿ ਤੂ ਆਇਆ ॥
	رام نامُ سنّتن گھرِ پائِیا --	----	ਰਾਮ ਨਾਮੁ ਸੰਤਨ ਘਰਿ ਪਾਇਆ ॥
	تجِ ابھِمانُ لیہُ من مولِ --	----	ਤਜਿ ਅਭਿਮਾਨੁ ਲੇਹੁ ਮਨ ਮੋਲਿ ॥
	رام نامُ ہِردے مہِ تولِ --	----	ਰਾਮ ਨਾਮੁ ਹਿਰਦੇ ਮਹਿ ਤੋਲਿ ॥
	لادِ کھیپ سنّتہ سنّگِ چالُ --	----	ਲਾਦਿ ਖੇਪ ਸੰਤਹ ਸੰਗਿ ਚਾਲੁ ॥
[1] زنّجال-	اورِ تیاگِ بِکھِیا جنّجال[1] --	----	ਅਵਰ ਤਿਆਗਿ ਬਿਖਿਆ ਜੰਜਾਲ ॥
	دھنّنِ دھنّنِ کہےَ سبھُ کوءِ --	----	ਧੰਨਿ ਧੰਨਿ ਕਹੈ ਸਭੁ ਕੋਇ ॥
	مُکھ اُوجل ہرِ درگہ سوءِ --	----	ਮੁਖ ਊਜਲ ਹਰਿ ਦਰਗਹ ਸੋਇ ॥
	اِہُ واپارُ وِرلا واپارےَ --	----	ਇਹੁ ਵਾਪਾਰੁ ਵਿਰਲਾ ਵਾਪਾਰੈ ॥
	نانکُ تا کےَ سد بلِہارےَ --5--	----	ਨਾਨਕ ਤਾ ਕੈ ਸਦ ਬਲਿਹਾਰੈ ॥੫॥
	چرن سادھ کے دھوءِ دھوءِ پیءُ --	----	ਚਰਨ ਸਾਧ ਕੇ ਧੋਇ ਧੋਇ ਪੀਉ ॥
	ارپِ سادھ کءُ اپنا جیءُ --	----	ਅਰਪਿ ਸਾਧ ਕਉ ਅਪਨਾ ਜੀਉ ॥
	سادھ کی دھُورِ کرہُ اِسنانُ --	----	ਸਾਧ ਕੀ ਧੂਰਿ ਕਰਹੁ ਇਸਨਾਨੁ ॥
[1] قُربانُ-	سادھ اُوپرِ جائیِئےَ کُربانُ[1] --	----	ਸਾਧ ਊਪਰਿ ਜਾਈਐ ਕੁਰਬਾਨੁ ॥

سادھ سیوا وڈبھاگی پائیۓ --	----	ਸਾਧ ਸੇਵਾ ਵਡਭਾਗੀ ਪਾਈਐ ॥
سادھسنّگ ہرِ کیِرتنُ گائیۓ --	----	ਸਾਧਸੰਗਿ ਹਰਿ ਕੀਰਤਨੁ ਗਾਈਐ ॥
انِک بِگھن تے سادھو را کھےَ --	----	ਅਨਿਕ ਬਿਘਨ ਤੇ ਸਾਧੂ ਰਾਖੈ ॥
ہرِ گُن گاءِ انّمرِت رسُ چا کھےَ --	----	ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
اوٹ گہی سنّتہ دِر آئِیا --	----	ਓਟ ਗਹੀ ਸੰਤਹ ਦਰਿ ਆਇਆ ॥
سرب سُوکھ نانک تِہ پائِیا --6--	----	ਸਰਬ ਸੂਖ ਨਾਨਕ ਤਿਹ ਪਾਇਆ ॥੬॥
مِرتک کءُ جیِوالنہار --	----	ਮਿਰਤਕ ਕਉ ਜੀਵਾਲਨਹਾਰ ॥
بھُوکھے کءُ دیوت ادھار --	----	ਭੂਖੇ ਕਉ ਦੇਵਤ ਅਧਾਰ ॥
سرب نِدھان جا کی دِرسٹی ماہِ --	----	ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
پُرب لِکھے کا لہنٛا پاہِ --	----	ਪੁਰਬ ਲਿਖੇ ਕਾ ਲਹਣਾ ਪਾਹਿ ॥
سبھُ کِچھُ تِس کا اوہُ کرنےَ جوگُ --	----	ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
تِسُ بِنُ دُوسر ہویا ن ہوگُ --	----	ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
جپِ جن سدا سدا دِنُ رَینٛی --	----	ਜਪਿ ਜਨ ਸਦਾ ਸਦਾ ਦਿਨੁ ਰੈਣੀ ॥
سبھ تے اُوچ نِرمل اِہ کرنٛی --	----	ਸਭ ਤੇ ਊਚ ਨਿਰਮਲ ਇਹ ਕਰਣੀ ॥
کرِ کِرپا جِس کءُ نامُ دیِیا --	----	ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
نانک سو جنُ نِرملُ تھیِیا --7--	----	ਨਾਨਕ ਸੋ ਜਨੁ ਨਿਰਮਲੁ ਥੀਆ ॥੭॥
جا کےَ منِ گُر کی پرتیِتِ --	----	ਜਾ ਕੈ ਮਨਿ ਗੁਰ ਕੀ ਪਰਤੀਤਿ ॥
تِسُ جن آوےَ ہرِ پربھُ چیِتِ --	----	ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
بھگتُ بھگتُ سُنیِۓ تِہُ لوءِ --	----	ਭਗਤੁ ਭਗਤੁ ਸੁਨੀਐ ਤਿਹੁ ਲੋਇ ॥

جا کے ہِردے ایکو ہوءِ --	----	ਜਾ ਕੈ ਹਿਰਦੈ ਏਕੋ ਹੋਇ ॥
سچُ کرنٹی سچُ تا کی رہت --	----	ਸਚੁ ਕਰਣੀ ਸਚੁ ਤਾ ਕੀ ਰਹਤ ॥
سچُ ہِردے ستِ مُکھِ کہت --	----	ਸਚੁ ਹਿਰਦੈ ਸਤਿ ਮੁਖਿ ਕਹਤ ॥
ساچی دِرسٹِ ساچا آکارُ --	----	ਸਾਚੀ ਦ੍ਰਿਸਟਿ ਸਾਚਾ ਆਕਾਰੁ ॥
سچُ ورتے ساچا پاسارُ --	----	ਸਚੁ ਵਰਤੈ ਸਾਚਾ ਪਾਸਾਰੁ ॥
پاربرہمُ جِنِ سچُ کرِ جاتا --	----	ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
نانک سو جنُ سچِ سماتا --8--15--	----	ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥
سلوکُ --	----	ਸਲੋਕੁ ॥
رُوپُ ن ریکھ ن رنگُ کِچھُ ترِہُ گُݨ تے پرَبھ بھِنّ --	----	ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
تِسہِ بُجھائے نانکا جِسُ ہووے سُپرسنّ --1--	----	ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥
اسٹپدی --	----	ਅਸਟਪਦੀ ॥
ابناسی پرَبھُ من مہِ راکھُ --	----	ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
مانُکھ کی تُو پرِیتِ تیاگُ --	----	ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
تِس تے پرے ناہی کِچھُ کوءِ --	----	ਤਿਸ ਤੇ ਪਰੈ ਨਾਹੀ ਕਿਛੁ ਕੋਇ ॥
سرب نِرنّترِ ایکو سوءِ --	----	ਸਰਬ ਨਿਰੰਤਰਿ ਏਕੋ ਸੋਇ ॥
آپے بینا آپے دانا --	----	ਆਪੇ ਬੀਨਾ ਆਪੇ ਦਾਨਾ ॥
گہِر گنّبھیرُ گہیرُ سُجانا --	----	ਗਹਿਰ ਗੰਭੀਰੁ ਗਹੀਰੁ ਸੁਜਾਨਾ ॥

پاربّرہم پریسُر گوبِنّد --	----	ਪਾਰਬ੍ਰਹਮ ਪਰਮੇਸੁਰ ਗੋਬਿੰਦ ॥
کرِپا نِدھان دئِیال بکھسنّد[1] -- | 1.بخشنّد۔	----	ਕ੍ਰਿਪਾ ਨਿਧਾਨ ਦਇਆਲ ਬਖਸੰਦ ॥
سادھ تیرے کی چرنی پاءُ --	----	ਸਾਧ ਤੇਰੇ ਕੀ ਚਰਨੀ ਪਾਉ ॥
نانک کےَ منِ اِہُ انراءُ --1--	Page# [284]	ਨਾਨਕ ਕੈ ਮਨਿ ਇਹੁ ਅਨਰਾਉ ॥੧॥
منسا پُورن سرنا جوگ --	----	ਮਨਸਾ ਪੂਰਨ ਸਰਨਾ ਜੋਗ ॥
جو کرِ پائِیا سوئی ہوگُ --	----	ਜੋ ਕਰਿ ਪਾਇਆ ਸੋਈ ਹੋਗੁ ॥
ہرن بھرن جا کا نیتّر پھورُ --	----	ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥
تِس کا منّترُ ن جانےَ ہورُ --	----	ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
اند رُوپ منّگل سد جا کےَ --	----	ਅਨਦ ਰੂਪ ਮੰਗਲ ਸਦ ਜਾ ਕੈ ॥
سرب تھوک سُنِیئہِ گھرِ تا کےَ --	----	ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
راج مہِ راجُ جوگ مہِ جوگی --	----	ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥
تپ مہِ تپیسرُ گرِہست مہِ بھوگی --	----	ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
دھِیاءِ دھِیاءِ بھگتہ سُکھُ پائِیا --	----	ਧਿਆਇ ਧਿਆਇ ਭਗਤਹ ਸੁਖੁ ਪਾਇਆ ॥
نانک تِسُ پُرکھ کا کنےَ انّتُ ن پائِیا --2--	----	ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥
جا کی لِیلا کی مِتِ ناہِ --	----	ਜਾ ਕੀ ਲੀਲਾ ਕੀ ਮਿਤਿ ਨਾਹਿ ॥
سگل دیو ہارے اوگاہِ --	----	ਸਗਲ ਦੇਵ ਹਾਰੇ ਅਵਗਾਹਿ ॥
پِتا کا جنمُ کِ جانےَ پُوتُ --	----	ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
سگل پروئی اپُنےَ سُوتِ --	----	ਸਗਲ ਪਰੋਈ ਅਪੁਨੈ ਸੂਤਿ ॥

سُمتِ گِیانُ دھِیانُ جِن دےءِ --	----	ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
جن داس نامُ دھِیاوہِ سےءِ --	----	ਜਨ ਦਾਸ ਨਾਮੁ ਧਿਆਵਹਿ ਸੇਇ ॥
تِہُ گُنڑ مہِ جا کءُ بھرماۓ --	----	ਤਿਹੁ ਗੁਣ ਮਹਿ ਜਾ ਕਉ ਭਰਮਾਏ ॥
جنمِ مرےَ پھِرِ آوےَ جاۓ --	----	ਜਨਮਿ ਮਰੈ ਫਿਰਿ ਆਵੈ ਜਾਏ ॥
اُوچ نِیچ تِس کے استھان --	----	ਊਚ ਨੀਚ ਤਿਸ ਕੇ ਅਸਥਾਨ ॥
جَیسا جناوےَ تَیسا نانک جان --3--	----	ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥
نانا رُوپ نانا جا کے رنّگ --	----	ਨਾਨਾ ਰੂਪ ਨਾਨਾ ਜਾ ਕੇ ਰੰਗ ॥
نانا بھیکھ کرہِ اِک رنّگ --	----	ਨਾਨਾ ਭੇਖ ਕਰਹਿ ਇਕ ਰੰਗ ॥
نانا بِدھِ کِینو بِستھارُ --	----	ਨਾਨਾ ਬਿਧਿ ਕੀਨੋ ਬਿਸਥਾਰੁ ॥
پّربھُ اِبناسی ایکنّکارُ --	----	ਪ੍ਰਭੁ ਅਬਿਨਾਸੀ ਏਕੰਕਾਰੁ ॥
نانا چلِت کرے کھِن ماہِ --	----	ਨਾਨਾ ਚਲਿਤ ਕਰੇ ਖਿਨ ਮਾਹਿ ॥
پُورِ رہِئو پُورنُ سبھ ٹھاءِ --	----	ਪੂਰਿ ਰਹਿਓ ਪੂਰਨੁ ਸਭ ਠਾਇ ॥
نانا بِدھِ کرِ بنت بنائی --	----	ਨਾਨਾ ਬਿਧਿ ਕਰਿ ਬਨਤ ਬਨਾਈ ॥
اپنی کِیمتِ[1] آپے پائی -- | [1]قیمتِ-	----	ਅਪਨੀ ਕੀਮਤਿ ਆਪੇ ਪਾਈ ॥
سبھ گھٹ تِس کے سبھ تِس کے ٹھاءُ --	----	ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥
جپِ جپِ جِیوےَ نانک ہرِ ناءُ --4--	----	ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥
نام کے دھارے سگلے جنّت --	----	ਨਾਮ ਕੇ ਧਾਰੇ ਸਗਲੇ ਜੰਤ ॥
نام کے دھارے کھنّڈ بّرہمنّڈ --	----	ਨਾਮ ਕੇ ਧਾਰੇ ਖੰਡ ਬ੍ਰਹਮੰਡ ॥

نام کے دھارے سمرِت بید پُران --	----	ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
نام کے دھارے سُنن گیان دھِیان --	----	ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
نام کے دھارے آگاس پاتال --	----	ਨਾਮ ਕੇ ਧਾਰੇ ਆਗਾਸ ਪਾਤਾਲ ॥
نام کے دھارے سگل آکار --	----	ਨਾਮ ਕੇ ਧਾਰੇ ਸਗਲ ਆਕਾਰ ॥
نام کے دھارے پُرییا سبھ بھون --	----	ਨਾਮ ਕੇ ਧਾਰੇ ਪੁਰੀਆ ਸਭ ਭਵਨ ॥
نام کےَ سنگِ اُدھرے سُنِ سّرون --	----	ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
کرِ کِرپا جِسُ آپنےَ نامِ لائے --	----	ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
نانک چئُتھے پد مہِ سو جنُ گتِ پائے --5--	----	ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
رُوپُ ستِ جا کا ستِ استھانُ --	----	ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥
پُرکھُ ستِ کیول پردھانُ --	----	ਪੁਰਖੁ ਸਤਿ ਕੇਵਲ ਪਰਧਾਨੁ ॥
کرتُوتِ ستِ ستِ جا کی بانْی --	----	ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥
ستِ پُرکھ سبھ ماہِ سمانْی --	----	ਸਤਿ ਪੁਰਖ ਸਭ ਮਾਹਿ ਸਮਾਣੀ ॥
ستِ کرمُ جا کی رچنا ستِ --	----	ਸਤਿ ਕਰਮੁ ਜਾ ਕੀ ਰਚਨਾ ਸਤਿ ॥
مُولُ ستِ ستِ اُتپتِ --	----	ਮੂਲੁ ਸਤਿ ਸਤਿ ਉਤਪਤਿ ॥
ستِ کرنْی نِرمل نِرملی --	----	ਸਤਿ ਕਰਣੀ ਨਿਰਮਲ ਨਿਰਮਲੀ ॥
جِسہِ بُجھائے تِسہِ سبھ بھلی --	----	ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ستِ نامُ پّربھ کا سُکھدائی --	----	ਸਤਿ ਨਾਮੁ ਪ੍ਰਭ ਕਾ ਸੁਖਦਾਈ ॥
بِسّواسُ ستِ نانک گُر تے پائی --6--	----	ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥

ستِ بچن سادھو اُپدیس --	----	ਸਤਿ ਬਚਨ ਸਾਧੂ ਉਪਦੇਸ ॥
ستِ تے جن جا کے رِدے پّرویس --	----	ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ستِ نِرتِ بُوجھے جے کوءِ --	----	ਸਤਿ ਨਿਰਤਿ ਬੂਝੈ ਜੇ ਕੋਇ ॥
نامُ جپت تا کی گتِ ہوءِ --	----	ਨਾਮੁ ਜਪਤ ਤਾ ਕੀ ਗਤਿ ਹੋਇ ॥
آپِ ستِ کِیا سبھُ ستِ --	----	ਆਪਿ ਸਤਿ ਕੀਆ ਸਭੁ ਸਤਿ ॥
آپے جانے اپنی مِتِ گتِ --	----	ਆਪੇ ਜਾਨੈ ਅਪਨੀ ਮਿਤਿ ਗਤਿ ॥
جِس کی سّرِسٹِ سُ کرنَیہارُ --	Page# [285]	ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥
اور ن بُوجھِ کرت بیچارُ --	----	ਅਵਰ ਨ ਬੂਝਿ ਕਰਤ ਬੀਚਾਰੁ ॥
کرتے کی مِتِ ن جانے کِیا --	----	ਕਰਤੇ ਕੀ ਮਿਤਿ ਨ ਜਾਨੈ ਕੀਆ ॥
نانک جو تِسُ بھاوے سو ورتِیا --7--	----	ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥
بِسمن بِسم بھئے بِسماد --	----	ਬਿਸਮਨ ਬਿਸਮ ਭਏ ਬਿਸਮਾਦ ॥
جِنِ بُوجھیا تِسُ آئیا سّواد --	----	ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
پّربھ کے رنگِ راچِ جن رہے --	----	ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥
گُر کے بچنِ پدارتھ لہے --	----	ਗੁਰ ਕੈ ਬਚਨਿ ਪਦਾਰਥ ਲਹੇ ॥
اوءِ داتے دُکھ کاٹنہار --	----	ਓਇ ਦਾਤੇ ਦੁਖ ਕਾਟਨਹਾਰ ॥
جا کے سنّگِ ترے سنّسار --	----	ਜਾ ਕੈ ਸੰਗਿ ਤਰੈ ਸੰਸਾਰ ॥
جن کا سیوکُ سو وڈبھاگی --	----	ਜਨ ਕਾ ਸੇਵਕੁ ਸੋ ਵਡਭਾਗੀ ॥
جن کے سنّگِ ایک لِو لاگی --	----	ਜਨ ਕੈ ਸੰਗਿ ਏਕ ਲਿਵ ਲਾਗੀ ॥

گُن گوبِد کیِرتنُ جنُ گاوے --	----	ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥
گُر پّرسادِ نانک پھلُ پاوے --8--16--	----	ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥
سلوکُ --	----	ਸਲੋਕੁ ॥
آدِ سچُ جُگادِ سچُ --	----	ਆਦਿ ਸਚੁ ਜੁਗਾਦਿ ਸਚੁ ॥
ہے بھِ سچُ نانک ہوسی بھِ سچُ --1--	----	ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥
اسٹپدی --	----	ਅਸਟਪਦੀ ॥
چرن ستِ ستِ پرسنہار --	----	ਚਰਨ ਸਤਿ ਸਤਿ ਪਰਸਨਹਾਰ ॥
پُوجا ستِ ستِ سیودار --	----	ਪੂਜਾ ਸਤਿ ਸਤਿ ਸੇਵਦਾਰ ॥
درسنُ ستِ ستِ پیکھنہار --	----	ਦਰਸਨੁ ਸਤਿ ਸਤਿ ਪੇਖਨਹਾਰ ॥
نامُ ستِ ستِ دھیاونہار --	----	ਨਾਮੁ ਸਤਿ ਸਤਿ ਧਿਆਵਨਹਾਰ ॥
آپِ ستِ ستِ سبھ دھاری --	----	ਆਪਿ ਸਤਿ ਸਤਿ ਸਭ ਧਾਰੀ ॥
آپے گُݨ آپے گُݨکاری --	----	ਆਪੇ ਗੁਣ ਆਪੇ ਗੁਣਕਾਰੀ ॥
سبدُ ستِ ستِ پّربھُ بکتا --	----	ਸਬਦੁ ਸਤਿ ਸਤਿ ਪ੍ਰਭੁ ਬਕਤਾ ॥
سُرتِ ستِ ستِ جسُ سُنتا --	----	ਸੁਰਤਿ ਸਤਿ ਸਤਿ ਜਸੁ ਸੁਨਤਾ ॥
بُجھنہار کءُ ستِ سبھ ہوءِ --	----	ਬੁਝਨਹਾਰ ਕਉ ਸਤਿ ਸਭ ਹੋਇ ॥
نانک ستِ ستِ پّربھُ سوءِ --1--	----	ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥
ستِ سرُوپُ ردے جِن مانِیا --	----	ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥
کرن کراون تِن مُولُ پچھانِیا --	----	ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥

جا کے رِدے بِسّواسُ پّربھ آئِیا --	----	ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
تتُ گِیانُ تِس منِ پّرگٹائِیا --	----	ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
بھَے تے نِربھءُ ہوءِ بسانا --	----	ਭੈ ਤੇ ਨਿਰਭਉ ਹੋਇ ਬਸਾਨਾ ॥
جِس تے اُپجِیا تِس ماہِ سمانا --	----	ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
بستُ ماہِ لے بستُ گڈائی --	----	ਬਸਤੁ ਮਾਹਿ ਲੇ ਬਸਤੁ ਗਡਾਈ ॥
تا کءُ بھِنّ ن کہنا جائی --	----	ਤਾ ਕਉ ਭਿੰਨ ਨ ਕਹਨਾ ਜਾਈ ॥
بُوجھے بُوجھنہارُ ببیک --	----	ਬੂਝੈ ਬੂਝਨਹਾਰੁ ਬਿਬੇਕ ॥
نارائِن ملے نانک ایک --2--	----	ਨਾਰਾਇਨ ਮਿਲੇ ਨਾਨਕ ਏਕ ॥੨॥
ٹھاکُر کا سیوکُ آگِیاکاری --	----	ਠਾਕੁਰ ਕਾ ਸੇਵਕੁ ਆਗਿਆਕਾਰੀ ॥
ٹھاکُر کا سیوکُ سدا پُوجاری --	----	ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ٹھاکُر کے سیوک کے منِ پرتیتِ --	----	ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
ٹھاکُر کے سیوک کی نِرمل رِیتِ --	----	ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
ٹھاکُر کءُ سیوکُ جانے سنّگِ --	----	ਠਾਕੁਰ ਕਉ ਸੇਵਕੁ ਜਾਨੈ ਸੰਗਿ ॥
پّربھ کا سیوکُ نام کے رنّگِ --	----	ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
سیوک کءُ پّربھ پالنہارا --	----	ਸੇਵਕ ਕਉ ਪ੍ਰਭ ਪਾਲਨਹਾਰਾ ॥
سیوک کی راکھے نِرنّکارا --	----	ਸੇਵਕ ਕੀ ਰਾਖੈ ਨਿਰੰਕਾਰਾ ॥
سو سیوکُ جِس دئِیا پّربھُ دھارے --	----	ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
نانک سو سیوکُ ساسِ ساسِ سمارے --3--	----	ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥

ਅਪੁਨੇ ਜਨ ਕਾ ਪਰਦਾ ਢਾਕੈ ॥	----	اُنّے جن کا پردا ڈھاکےَ --
ਅਪਨੇ ਸੇਵਕ ਕੀ ਸਰਪਰ ਰਾਖੈ ॥	----	انے سیوک کی سرپر راکھےَ --
ਅਪਨੇ ਦਾਸ ਕਉ ਦੇਇ ਵਡਾਈ ॥	----	انے داس کءُ دےءِ وڈائی --
ਅਪਨੇ ਸੇਵਕ ਕਉ ਨਾਮੁ ਜਪਾਈ ॥	----	انے سیوک کءُ نامُ جپائی --
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥	----	انے سیوک کی آپِ پتِ راکھےَ --
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥	----	تا کی گتِ مِتِ کوءِ ن لاکھےَ --
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥	----	پّربھ کے سیوک کءُ کو ن پہُوچےَ --
ਪ੍ਰਭ ਕੇ ਸੇਵਕ ਊਚ ਤੇ ਊਚੇ ॥	----	پّربھ کے سیوک اُوچ تے اُوچے --
ਜੋ ਪ੍ਰਭਿ ਅਪਨੀ ਸੇਵਾ ਲਾਇਆ ॥	----	جو پّربھِ اپنی سیوا لائِیا --
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥	----	نانک سو سیوکُ ده دِس پّرگٹائِیا --4--
ਨੀਕੀ ਕੀਰੀ ਮਹਿ ਕਲ ਰਾਖੈ ॥	----	نِیکی کِیری مہِ کل راکھےَ --
ਭਸਮ ਕਰੈ ਲਸਕਰ ਕੋਟਿ ਲਾਖੈ ॥	----	بھسم کرےَ لسکر[1] کوٹِ لاکھےَ --
ਜਿਸ ਕਾ ਸਾਸੁ ਨ ਕਾਢਤ ਆਪਿ ॥	----	جِس کا ساسُ ن کاڈھت آپِ --
ਤਾ ਕਉ ਰਾਖਤ ਦੇ ਕਰਿ ਹਾਥ ॥	Page# [286]	تا کءُ راکھت دے کرِ ہاتھ --
ਮਾਨਸ ਜਤਨ ਕਰਤ ਬਹੁ ਭਾਤਿ ॥	----	مانس جتن کرت بہُ بھاتِ --
ਤਿਸ ਕੇ ਕਰਤਬ ਬਿਰਥੇ ਜਾਤਿ ॥	----	تِس کے کرتب بِرتھے جاتِ --
ਮਾਰੈ ਨ ਰਾਖੈ ਅਵਰੁ ਨ ਕੋਇ ॥	----	مارےَ ن راکھےَ اورُ ن کوءِ --
ਸਰਬ ਜੀਆ ਕਾ ਰਾਖਾ ਸੋਇ ॥	----	سرب جِیا کا راکھا سوءِ --

[1] لشکر

کاہے سوچ کرہِ رے پّرانٹی --	----	ਕਾਹੇ ਸੋਚ ਕਰਹਿ ਰੇ ਪ੍ਰਾਣੀ ॥
جپِ نانک پّربھ الکھ وِڈانٹی --5--	----	ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥
بارنّ بار بار پّربھُ جپیِئَ --	----	ਬਾਰੰ ਬਾਰ ਬਾਰ ਪ੍ਰਭੁ ਜਪੀਐ ॥
پی انّمرِتُ اِہُ منُ تنُ دھرّییَٔ --	----	ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
نام رتنُ جِنِ گُرمُکھِ پائِیا --	----	ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
تِسُ کِچھُ اورُ ناہی دِرّسٹائِیا --	----	ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
نامُ دھنُ نامو رُوپُ رنّگُ --	----	ਨਾਮੁ ਧਨੁ ਨਾਮੋ ਰੂਪੁ ਰੰਗੁ ॥
نامو سُکھُ ہرِ نام کا سنّگُ --	----	ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
نام رسِ جو جن ترِّپتانے --	----	ਨਾਮ ਰਸਿ ਜੋ ਜਨ ਤ੍ਰਿਪਤਾਨੇ ॥
من تن نامہِ نامِ سمانے --	----	ਮਨ ਤਨ ਨਾਮਹਿ ਨਾਮਿ ਸਮਾਨੇ ॥
اُوٹھت بَیٹھت سوِوت نام --	----	ਊਠਤ ਬੈਠਤ ਸੋਵਤ ਨਾਮ ॥
کہُ نانک جن کےَ سد کام --6--	----	ਕਹੁ ਨਾਨਕ ਜਨ ਕੈ ਸਦ ਕਾਮ ॥੬॥
بولہُ جسُ جِہبا دِنُ راتِ --	----	ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥
پّربھِ اپنےَ جن کینی داتِ --	----	ਪ੍ਰਭਿ ਅਪਨੈ ਜਨ ਕੀਨੀ ਦਾਤਿ ॥
کرہِ بھگتِ آتم کےَ چاءِ --	----	ਕਰਹਿ ਭਗਤਿ ਆਤਮ ਕੈ ਚਾਇ ॥
پّربھ اپنے سِءُ رہہِ سماءِ --	----	ਪ੍ਰਭ ਅਪਨੇ ਸਿਉ ਰਹਹਿ ਸਮਾਇ ॥
جو ہویا ہووت سو جانےَ --	----	ਜੋ ਹੋਆ ਹੋਵਤ ਸੋ ਜਾਨੈ ॥
[1]حُکمُ- | پّربھ اپنے کا ہُکمُ[1] پچھانےَ --	----	ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
تِس کی مہِما کئُن بکھانءُ --	----	ਤਿਸ ਕੀ ਮਹਿਮਾ ਕਉਨ ਬਖਾਨਉ ॥

تِس کا گُنُ کہِ ایک ن جانءُ --	----	ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
آٹھ پہر پّربھ بسہِ ہجُورے[1] -- | [1]حضُورے	----	ਆਠ ਪਹਰ ਪ੍ਰਭ ਬਸਹਿ ਹਜੂਰੇ ॥
کہُ نانک سیئی جن پُورے --7--	----	ਕਹੁ ਨਾਨਕ ਸੇਈ ਜਨ ਪੂਰੇ ॥੭॥
من میرے تِن کی اوٹ لیہِ --	----	ਮਨ ਮੇਰੇ ਤਿਨ ਕੀ ਓਟ ਲੇਹਿ ॥
منُ تنُ اپنا تِن جن دیہِ --	----	ਮਨੁ ਤਨੁ ਅਪਨਾ ਤਿਨ ਜਨ ਦੇਹਿ ॥
جِنِ جنِ اپنا پّربھُو پچھاتا --	----	ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥
سو جنُ سرب تھوک کا داتا --	----	ਸੋ ਜਨੁ ਸਰਬ ਥੋਕ ਕਾ ਦਾਤਾ ॥
تِس کی سرنِ سرب سُکھ پاوہِ --	----	ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥
تِس کےَ درسِ سبھ پاپ مِٹاوہِ --	----	ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
اور سِیانپ سگلی چھاڈُ --	----	ਅਵਰ ਸਿਆਨਪ ਸਗਲੀ ਛਾਡੁ ॥
تِسُ جن کی تُو سیوا لاگُ --	----	ਤਿਸੁ ਜਨ ਕੀ ਤੂ ਸੇਵਾ ਲਾਗੁ ॥
آونُ جانُ ن ہووی تیرا --	----	ਆਵਨੁ ਜਾਨੁ ਨ ਹੋਵੀ ਤੇਰਾ ॥
نانک تِسُ جن کے پُوجہُ سد پَیرا --17--8--	----	ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥
سلوک --	----	ਸਲੋਕੁ ॥
ستِ پُرکھُ جِنِ جانیا ستگُرُ تِس کا ناءُ --	----	ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
تِس کےَ سنّگِ سِکھُ اُدھرے نانک ہرِ گُن گاءُ --1--	----	ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

اسٹپدی --	----	ਅਸਟਪਦੀ ॥
ستِگُرُ سِکھ کی کرےَ پّرتِپال --	----	ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
سیوک کءُ گُرُ سدا دئِیال --	----	ਸੇਵਕ ਕਉ ਗੁਰੁ ਸਦਾ ਦਇਆਲ ॥
سِکھ کی گُرُ دُرمتِ ملُ ہِرےَ --	----	ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥
گُر بچنی ہرِ نامُ اُچرےَ --	----	ਗੁਰ ਬਚਨੀ ਹਰਿ ਨਾਮੁ ਉਚਰੈ ॥
ستِگُرُ سِکھ کے بنّدھن کاٹےَ --	----	ਸਤਿਗੁਰੁ ਸਿਖ ਕੇ ਬੰਧਨ ਕਾਟੈ ॥
گُر کا سِکھُ بِکار تے ہاٹےَ --	----	ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ستِگُرُ سِکھ کءُ نام دھنُ دےءِ --	----	ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
گُر کا سِکھُ وڈبھاگی ہے --	----	ਗੁਰ ਕਾ ਸਿਖੁ ਵਡਭਾਗੀ ਹੇ ॥
ستِگُرُ سِکھ کا ہلتُ پلتُ سوارےَ --	----	ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
نانک ستِگُرُ سِکھ کءُ جیءَ نالِ سمارےَ --1--	----	ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥
گُر کےَ گّرِہِ سیوکُ جو رہےَ --	----	ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥
گُر کی آگیا من مہِ سہےَ --	----	ਗੁਰ ਕੀ ਆਗਿਆ ਮਨ ਮਹਿ ਸਹੈ ॥
آپس کءُ کرِ کچھُ ن جناوےَ --	----	ਆਪਸ ਕਉ ਕਰਿ ਕਛੁ ਨ ਜਨਾਵੈ ॥
ہرِ ہرِ نامُ رِدےَ سد دھِیاوےَ --	----	ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
منُ بیچےَ ستِگُر کےَ پاسِ --	----	ਮਨੁ ਬੇਚੈ ਸਤਿਗੁਰ ਕੈ ਪਾਸਿ ॥
تِسُ سیوک کے کارج راسِ --	----	ਤਿਸੁ ਸੇਵਕ ਕੇ ਕਾਰਜ ਰਾਸਿ ॥
سیوا کرت ہوءِ نِہکامی --	----	ਸੇਵਾ ਕਰਤ ਹੋਇ ਨਿਹਕਾਮੀ ॥

تِس کےٗ ہوت پراپتِ سُیامی --	----	ਤਿਸ ਕਉ ਹੋਤ ਪਰਾਪਤਿ ਸੁਆਮੀ ॥
اپنی کرِپا جِسُ آپ کرےءِ --	Page# [287]	ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
نانکؑ سو سیوکُ گُر کی متِ لےءِ --2--	----	ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥
بِیس بِسوے گُر کا منُ مانےَ --	----	ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
سو سیوکُ پریسرُ کی گتِ جانےَ --	----	ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
سو ستِگُرُ جِسُ رِدےَ ہرِ ناءُ --	----	ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
انِکؑ بار گُر کےٗ بلِ جاءُ --	----	ਅਨਿਕ ਬਾਰ ਗੁਰ ਕਉ ਬਲਿ ਜਾਉ ॥
سرب نِدھان جیء کا داتا --	----	ਸਰਬ ਨਿਧਾਨ ਜੀਅ ਕਾ ਦਾਤਾ ॥
آٹھ پہر پاربّرہم رنّگِ راتا --	----	ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
بّرہم مہِ جنُ جن مہِ پاربّرہمُ --	----	ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
ایکہِ آپ نہی کچھُ بھرمُ --	----	ਏਕਹਿ ਆਪਿ ਨਹੀ ਕਛੁ ਭਰਮੁ ॥
سہس سِیانپ لِئیا ن جائیِئےَ --	----	ਸਹਸ ਸਿਆਨਪ ਲਇਆ ਨ ਜਾਈਐ ॥
نانکؑ اَیسا گُرُ بڈبھاگی پائیِئےَ --3--	----	ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥
سپھل درسنُ پیکھت پُنِیت --	----	ਸਫਲ ਦਰਸਨੁ ਪੇਖਤ ਪੁਨੀਤ ॥
پرست چرن گتِ نِرمل رِیتِ --	----	ਪਰਸਤ ਚਰਨ ਗਤਿ ਨਿਰਮਲ ਰੀਤਿ ॥
بھیٹت سنّگِ رام گُن روے --	----	ਭੇਟਤ ਸੰਗਿ ਰਾਮ ਗੁਨ ਰਵੇ ॥
پاربّرہم کی درگہ گوے --	----	ਪਾਰਬ੍ਰਹਮ ਕੀ ਦਰਗਹ ਗਵੇ ॥
سُنِ کرِ بچن کرن آگھانے --	----	ਸੁਨਿ ਕਰਿ ਬਚਨ ਕਰਨ ਆਘਾਨੇ ॥

مَنِ سنّتوکھُ آتم پتِیانے --	----	ਮਨਿ ਸੰਤੋਖੁ ਆਤਮ ਪਤੀਆਨੇ ॥
پُورا گُرُ اکھیّو جا کا منّتر --	----	ਪੂਰਾ ਗੁਰੁ ਅਖ੍ਯਉ ਜਾ ਕਾ ਮੰਤ੍ਰ ॥
انّرِت دِرسٹِ پیکھے ہوءِ سنّت --	----	ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
گُنْ بِئنّت کِیمتِ[1] نہی پاءِ -- | [1]قیمتِ	----	ਗੁਣ ਬਿਅੰਤ ਕੀਮਤਿ ਨਹੀ ਪਾਇ ॥
نانک جِس بھاوے تِس لے مِلاءِ --4--	----	ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥
جِہبا ایک اُستتِ انیک --	----	ਜਿਹਬਾ ਏਕ ਉਸਤਤਿ ਅਨੇਕ ॥
ستِ پُرکھ پُورن بِبیک --	----	ਸਤਿ ਪੁਰਖ ਪੂਰਨ ਬਿਬੇਕ ॥
کاہُو بول ن پہُچت پرانی --	----	ਕਾਹੂ ਬੋਲ ਨ ਪਹੁਚਤ ਪ੍ਰਾਨੀ ॥
اگم اگوچر پربھ نِربانی --	----	ਅਗਮ ਅਗੋਚਰ ਪ੍ਰਭ ਨਿਰਬਾਨੀ ॥
نِراہار نِروَیر سُکھدائی --	----	ਨਿਰਾਹਾਰ ਨਿਰਵੈਰ ਸੁਖਦਾਈ ॥
تا کی کِیمتِ[1] کِنے ن پائی -- | [1]قیمتِ	----	ਤਾ ਕੀ ਕੀਮਤਿ ਕਿਨੈ ਨ ਪਾਈ ॥
انِک بھگت بنّدن نِت کرہِ --	----	ਅਨਿਕ ਭਗਤ ਬੰਦਨ ਨਿਤ ਕਰਹਿ ॥
چرن کمل ہِردے سِمرہِ --	----	ਚਰਨ ਕਮਲ ਹਿਰਦੈ ਸਿਮਰਹਿ ॥
سد بلہاری ستِگُر اپنے --	----	ਸਦ ਬਲਿਹਾਰੀ ਸਤਿਗੁਰ ਅਪਨੇ ॥
نانک جِس پرسادِ ایسا پربھُ جپنے --5--	----	ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥
اِہُ ہرِ رس پاوے جن کوءِ --	----	ਇਹੁ ਹਰਿ ਰਸੁ ਪਾਵੈ ਜਨੁ ਕੋਇ ॥
انّرِتُ پیِوے امرُ سو ہوءِ --	----	ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
اُس پُرکھ کا ناہی کدے بِناس --	----	ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥

جا کےَ منِ پرّگٹے گُنتاس --	----	ਜਾ ਕੈ ਮਨਿ ਪ੍ਰਗਟੇ ਗੁਨਤਾਸ ॥
آٹھ پہر ہرِ کا نامُ لےءِ --	----	ਆਠ ਪਹਰ ਹਰਿ ਕਾ ਨਾਮੁ ਲੇਇ ॥
سچُ اُپدیسُ سیوک کءُ دےءِ --	----	ਸਚੁ ਉਪਦੇਸੁ ਸੇਵਕ ਕਉ ਦੇਇ ॥
موہ مائِیا کےَ سنّگِ ن لیپُ --	----	ਮੋਹ ਮਾਇਆ ਕੈ ਸੰਗਿ ਨ ਲੇਪੁ ॥
من مہِ راکھےَ ہرِ ہرِ ایکُ --	----	ਮਨ ਮਹਿ ਰਾਖੈ ਹਰਿ ਹਰਿ ਏਕੁ ॥
انّدھکار دِیپک پرگاسے --	----	ਅੰਧਕਾਰ ਦੀਪਕ ਪਰਗਾਸੇ ॥
نانک بھرم موہ دُکھ تہ تے ناسے --6--	----	ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥
تپتِ ماہِ ٹھاڈھِ ورتائی --	----	ਤਪਤਿ ਮਾਹਿ ਠਾਢਿ ਵਰਤਾਈ ॥
انُد بھئِیا دُکھ ناٹھے بھائی --	----	ਅਨਦੁ ਭਇਆ ਦੁਖ ਨਾਠੇ ਭਾਈ ॥
جنم مرن کے مٹے انّدسے --	----	ਜਨਮ ਮਰਨ ਕੇ ਮਿਟੇ ਅੰਦੇਸੇ ॥
سادھو کے پُورن اُپدسے --	----	ਸਾਧੂ ਕੇ ਪੂਰਨ ਉਪਦੇਸੇ ॥
بھءُ چُوکا نِربھءُ ہوءِ بسے --	----	ਭਉ ਚੂਕਾ ਨਿਰਭਉ ਹੋਇ ਬਸੇ ॥
سگل بِیادھِ من تے کھےَ نسے --	----	ਸਗਲ ਬਿਆਧਿ ਮਨ ਤੇ ਖੈ ਨਸੇ ॥
جِس کا سا تِنِ کِرپا دھاری --	----	ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥
سادھسنّگِ جپ نامُ مُراری --	----	ਸਾਧਸੰਗਿ ਜਪਿ ਨਾਮੁ ਮੁਰਾਰੀ ॥
تھِتِ پائی چُوکے بھّرم گون --	----	ਥਿਤਿ ਪਾਈ ਚੂਕੇ ਭ੍ਰਮ ਗਵਨ ॥
سُنِ نانک ہرِ ہرِ جسُ سّرون --7--	----	ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥
نِرگُنُ آپ سرگُنُ بھی اوہی --	----	ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥

کلا دھارِ جِن سگلی موہی --	----	ਕਲਾ ਧਾਰਿ ਜਿਨਿ ਸਗਲੀ ਮੋਹੀ ॥
اپنے چرِت پربھِ آپ بنائے --	----	ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥
اپنی کیمتِ[1] آپے پائے -- | [1]قیمتِ	----	ਅਪੁਨੀ ਕੀਮਤਿ ਆਪੇ ਪਾਏ ॥
ہرِ بِنُ دُوجا ناہی کوءِ --	----	ਹਰਿ ਬਿਨੁ ਦੂਜਾ ਨਾਹੀ ਕੋਇ ॥
سرب نِرنتّرِ ایکو سوءِ --	----	ਸਰਬ ਨਿਰੰਤਰਿ ਏਕੋ ਸੋਇ ॥
اوتِ پوتِ رویا رُوپ رنگ --	----	ਓਤਿ ਪੋਤਿ ਰਵਿਆ ਰੂਪ ਰੰਗ ॥
بھئے پرگاس سادھ کے سنّگ --	----	ਭਏ ਪ੍ਰਗਾਸ ਸਾਧ ਕੈ ਸੰਗ ॥
رچِ رچنا اپنی کل دھاری --	Page# [288]	ਰਚਿ ਰਚਨਾ ਅਪਨੀ ਕਲ ਧਾਰੀ ॥
انِک بار نانک بلِہاری --8--18--	----	ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥
سلوکُ --	----	ਸਲੋਕੁ ॥
ساتھِ ن چالے بِنُ بھجن بِکھیا سگلی چھارُ --	----	ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ہرِ ہرِ نامُ کماونا نانک اِہُ دھنُ سارُ --1--	----	ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥
اسٹپدی --	----	ਅਸਟਪਦੀ ॥
سنّت جنا مِلِ کرہُ بیچارُ --	----	ਸੰਤ ਜਨਾ ਮਿਲਿ ਕਰਹੁ ਬੀਚਾਰੁ ॥
ایکُ سِمرِ نام آدھارُ --	----	ਏਕੁ ਸਿਮਰਿ ਨਾਮ ਆਧਾਰੁ ॥
اورِ اُپاو سبھِ مِیت بِسارہُ --	----	ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
چرن کمل رِد مہِ اُرِ دھارہُ --	----	ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥

کرن کارن سو پّربھُ سمرتھُ -- ---- ਕਰਨ ਕਾਰਨ ਸੋ ਪ੍ਰਭੁ ਸਮਰਥੁ ॥
دّرڑُ کرِ گہہُ نامُ ہرِ وتھُ -- ---- ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
اِہُ دھنُ سنّچہُ ہووتُ بھگونّت -- ---- ਇਹੁ ਧਨੁ ਸੰਚਹੁ ਹੋਵਤੁ ਭਗਵੰਤ ॥
سنّت جنا کا نِرمل منّت -- ---- ਸੰਤ ਜਨਾ ਕਾ ਨਿਰਮਲ ਮੰਤ ॥
ایک آس راکھہُ من ماہِ -- ---- ਏਕ ਆਸ ਰਾਖਹੁ ਮਨ ਮਾਹਿ ॥
سرب روگ نانک مِٹِ جاہِ --1-- ---- ਸਰਬ ਰੋਗ ਨਾਨਕ ਮਿਟਿ ਜਾਹਿ ॥੧॥
جِسُ دھن کءُ چارِ کُنّٹ اُٹھِ دھاوہِ -- ---- ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥
سو دھنُ ہرِ سیوا تے پاوہِ -- ---- ਸੋ ਧਨੁ ਹਰਿ ਸੇਵਾ ਤੇ ਪਾਵਹਿ ॥
جِسُ سُکھ کءُ نِت باچھہِ مِیت -- ---- ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥
سو سُکھُ سادھو سنّگِ پرِیتِ -- ---- ਸੋ ਸੁਖੁ ਸਾਧੂ ਸੰਗਿ ਪਰੀਤਿ ॥
جِسُ سوبھا کءُ کرہِ بھلی کرنی -- ---- ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥
سا سوبھا بھجُ ہرِ کی سرنی -- ---- ਸਾ ਸੋਭਾ ਭਜੁ ਹਰਿ ਕੀ ਸਰਨੀ ॥
انِک اُپاوی روگُ ن جاءِ -- ---- ਅਨਿਕ ਉਪਾਵੀ ਰੋਗੁ ਨ ਜਾਇ ॥
روگُ مٹےَ ہرِ اوکھدھُ لاءِ -- ---- ਰੋਗੁ ਮਿਟੈ ਹਰਿ ਅਵਖਧੁ ਲਾਇ ॥
سرب نِدھان مہِ ہرِ نامُ نِدھانُ -- ---- ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥
جپِ نانک درگہِ پروانُ --2-- ---- ਜਪਿ ਨਾਨਕ ਦਰਗਹਿ ਪਰਵਾਨੁ ॥੨॥
منُ پربودھہُ ہرِ کےَ ناءِ -- ---- ਮਨੁ ਪਰਬੋਧਹੁ ਹਰਿ ਕੈ ਨਾਇ ॥
دہ دِسِ دھاوت آوےَ ٹھاءِ -- ---- ਦਹ ਦਿਸਿ ਧਾਵਤ ਆਵੈ ਠਾਇ ॥
تا کءُ بِگھنُ ن لاگےَ کوءِ -- ---- ਤਾ ਕਉ ਬਿਘਨੁ ਨ ਲਾਗੈ ਕੋਇ ॥

جا کے رِدے بسے ہرِ سوءِ --	----	ਜਾ ਕੈ ਰਿਦੈ ਬਸੈ ਹਰਿ ਸੋਇ ॥
کلِ تاتی ٹھانڈھا ہرِ ناءُ --	----	ਕਲਿ ਤਾਤੀ ਠਾਂਢਾ ਹਰਿ ਨਾਉ ॥
سِمرِ سِمرِ سدا سُکھ پاءُ --	----	ਸਿਮਰਿ ਸਿਮਰਿ ਸਦਾ ਸੁਖ ਪਾਉ ॥
بھءُ بنسے پُورن ہوءِ آس --	----	ਭਉ ਬਿਨਸੈ ਪੂਰਨ ਹੋਇ ਆਸ ॥
بھگتِ بھاءِ آتم پرگاس --	----	ਭਗਤਿ ਭਾਇ ਆਤਮ ਪਰਗਾਸ ॥
تِتُ گھرِ جاءِ بسے اِبناسی --	----	ਤਿਤੁ ਘਰਿ ਜਾਇ ਬਸੈ ਅਬਿਨਾਸੀ ॥
کہُ نانک کاٹی جم پھاسی --3--	----	ਕਹੁ ਨਾਨਕ ਕਾਟੀ ਜਮ ਫਾਸੀ ॥੩॥
تتُ بیچارُ کہے جنُ ساچا --	----	ਤਤੁ ਬੀਚਾਰੁ ਕਹੈ ਜਨੁ ਸਾਚਾ ॥
جنمِ مرے سو کاچو کاچا --	----	ਜਨਮਿ ਮਰੈ ਸੋ ਕਾਚੋ ਕਾਚਾ ॥
آوا گونُ مٹے پّربھ سیو --	----	ਆਵਾ ਗਵਨੁ ਮਿਟੈ ਪ੍ਰਭ ਸੇਵ ॥
آپُ تیاگِ سرنِ گُردیو --	----	ਆਪੁ ਤਿਆਗਿ ਸਰਨਿ ਗੁਰਦੇਵ ॥
اِءُ رتن جنم کا ہوءِ اُدھارُ --	----	ਇਉ ਰਤਨ ਜਨਮ ਕਾ ਹੋਇ ਉਧਾਰੁ ॥
ہرِ ہرِ سِمرِ پّران آدھارُ --	----	ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
انِک اُپاو ن چھوٹنہارے --	----	ਅਨਿਕ ਉਪਾਵ ਨ ਛੂਟਨਹਾਰੇ ॥
سِنّمرِتِ ساست بید بیچارے --	----	ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
ہرِ کی بھگتِ کرہُ منُ لاءِ --	----	ਹਰਿ ਕੀ ਭਗਤਿ ਕਰਹੁ ਮਨੁ ਲਾਇ ॥
منِ بنّچھت نانک پھل پاءِ --4--	----	ਮਨਿ ਬੰਛਤ ਨਾਨਕ ਫਲ ਪਾਇ ॥੪॥
سنّگِ ن چالسِ تیرے دھنا --	----	ਸੰਗਿ ਨ ਚਾਲਸਿ ਤੇਰੈ ਧਨਾ ॥
تُوں کیا لپٹاوہِ مُورکھ منا --	----	ਤੂੰ ਕਿਆ ਲਪਟਾਵਹਿ ਮੂਰਖ ਮਨਾ ॥

سُت مِیت کُٹنّب ارُ بنِتا --	----	ਸੁਤ ਮੀਤ ਕੁਟੰਬ ਅਰੁ ਬਨਿਤਾ ॥
اِن تے کہہُ تُم کون سناتھا --	----	ਇਨ ਤੇ ਕਹਹੁ ਤੁਮ ਕਵਨ ਸਨਾਥਾ ॥
راج رنگ مائیا بِستھار --	----	ਰਾਜ ਰੰਗ ਮਾਇਆ ਬਿਸਥਾਰ ॥
اِن تے کہہُ کون چھُٹکار --	----	ਇਨ ਤੇ ਕਹਹੁ ਕਵਨ ਛੁਟਕਾਰ ॥
اسُ ہستی رتھ اسواری --	----	ਅਸੁ ਹਸਤੀ ਰਥ ਅਸਵਾਰੀ ॥
جھوُٹھا ڈنّبھ جھوُٹھُ پاساری --	----	ਝੂਠਾ ਡੰਫੁ ਝੂਠੁ ਪਾਸਾਰੀ ॥
جِنِ دِیۓ تِسُ بُجھےَ ن بِگانا --	----	ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
نامُ بِسارِ نانک پچھُتانا --5--	----	ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥
گُر کی متِ توُنّ لیہِ اِیانے --	----	ਗੁਰ ਕੀ ਮਤਿ ਤੂੰ ਲੇਹਿ ਇਆਨੇ ॥
بھگتِ بِنا بہُ ڈوُبے سِیانے --	----	ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ہرِ کی بھگتِ کرہُ من مِیت --	----	ਹਰਿ ਕੀ ਭਗਤਿ ਕਰਹੁ ਮਨ ਮੀਤ ॥
نِرمل ہوءِ تُمّہارو چِیت --	----	ਨਿਰਮਲ ਹੋਇ ਤੁਮ੍ਾਰੋ ਚੀਤ ॥
چرن کمل راکھہُ من ماہِ --	----	ਚਰਨ ਕਮਲ ਰਾਖਹੁ ਮਨ ਮਾਹਿ ॥
	Page# [289]	
جنم جنم کے کِلبِکھ جاہِ --		ਜਨਮ ਜਨਮ ਕੇ ਕਿਲਬਿਖ ਜਾਹਿ ॥
آپ جپہُ اورا نامُ جپاوہُ --	----	ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥
سُنت کہت رہت گتِ پاوہُ --	----	ਸੁਨਤ ਕਹਤ ਰਹਤ ਗਤਿ ਪਾਵਹੁ ॥
سار بھوُت ستِ ہرِ کو ناءُ --	----	ਸਾਰ ਭੂਤ ਸਤਿ ਹਰਿ ਕੋ ਨਾਉ ॥
سہجِ سُبھاءِ نانک گُن گاءُ --6--	----	ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥
گُن گاوت تیری اُترسِ میَلُ --	----	ਗੁਨ ਗਾਵਤ ਤੇਰੀ ਉਤਰਸਿ ਮੈਲੁ ॥

بِنس جاءِ ہئُمےَ بِکھُ پھَیلُ --	----	ਬਿਨਸਿ ਜਾਇ ਹਉਮੈ ਬਿਖੁ ਫੈਲੁ ॥
ہوہِ اچِنّتُ بسےَ سُکھ نالِ --	----	ਹੋਹਿ ਅਚਿੰਤੁ ਬਸੈ ਸੁਖ ਨਾਲਿ ॥
ساسِ گرّاسِ ہرِ نامُ سمالِ --	----	ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
چھاڈِ سِیانپ سگلی منا --	----	ਛਾਡਿ ਸਿਆਨਪ ਸਗਲੀ ਮਨਾ ॥
سادھسنّگِ پاوہِ سچُ دھنا --	----	ਸਾਧਸੰਗਿ ਪਾਵਹਿ ਸਚੁ ਧਨਾ ॥
ہرِ پوُنّجی سنّچِ کرہُ بِئُہارُ --	----	ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥
اِیہا سُکھُ درگہ جَیکارُ --	----	ਈਹਾ ਸੁਖੁ ਦਰਗਹ ਜੈਕਾਰੁ ॥
سرب نِرنّترِ ایکو دیکھُ --	----	ਸਰਬ ਨਿਰੰਤਰਿ ਏਕੋ ਦੇਖੁ ॥
کہُ نانک جا کےَ مستکِ لیکھُ --7--	----	ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥
ایکو جپِ ایکو سالاہِ[1] -- | [1]سالاحِ-	----	ਏਕੋ ਜਪਿ ਏਕੋ ਸਾਲਾਹਿ ॥
ایکُ سِمرِ ایکو من آہِ --	----	ਏਕੁ ਸਿਮਰਿ ਏਕੋ ਮਨ ਆਹਿ ॥
ایکس کے گُن گاءُ اننّتُ --	----	ਏਕਸ ਕੇ ਗੁਨ ਗਾਉ ਅਨੰਤੁ ॥
منِ تنِ جاپِ ایک بھگونّت --	----	ਮਨਿ ਤਨਿ ਜਾਪਿ ਏਕ ਭਗਵੰਤ ॥
ایکو ایکُ ایکُ ہرِ آپِ --	----	ਏਕੋ ਏਕੁ ਏਕੁ ਹਰਿ ਆਪਿ ॥
پوُرن پوُرِ رہِئو پّربھُ بِیاپِ --	----	ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥
انِک بِستھار ایک تے بھۓ --	----	ਅਨਿਕ ਬਿਸਥਾਰ ਏਕ ਤੇ ਭਏ ॥
ایکُ ارادھِ پراچھت گۓ --	----	ਏਕੁ ਅਰਾਧਿ ਪਰਾਛਤ ਗਏ ॥
من تن انّترِ ایکُ پّربھُ راتا --	----	ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥
گُر پّرسادِ نانک اِکُ جاتا --8--19--	----	ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥

سلوکُ --	----	ਸਲੋਕੁ ॥
پھِرت پھِرت پّربھ آئِیا پرِیا تءُ سرناءِ --	----	ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
نانک کی پّربھ بینتی اپنی بھگتی لاءِ --1--	----	ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
اسٹپدی --	----	ਅਸਟਪਦੀ ॥
جاچک جنُ جاچےَ پّربھ دانُ --	----	ਜਾਚਕ ਜਨੁ ਜਾਚੈ ਪ੍ਰਭ ਦਾਨੁ ॥
کرِ کرِپا دیوہُ ہرِ نامُ --	----	ਕਰਿ ਕਿਰਪਾ ਦੇਵਹੁ ਹਰਿ ਨਾਮੁ ॥
سادھ جنا کی ماگءُ دھُورِ --	----	ਸਾਧ ਜਨਾ ਕੀ ਮਾਗਉ ਧੂਰਿ ॥
پاربّرہمُ میری سردھا پُورِ --	----	ਪਾਰਬ੍ਰਹਮੁ ਮੇਰੀ ਸਰਧਾ ਪੂਰਿ ॥
سدا سدا پّربھ کے گُن گاوءُ --	----	ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥
ساسِ ساسِ پّربھ تُمہِ دھِیاوءُ --	----	ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
چرن کمل سِءُ لاگےَ پّریتِ --	----	ਚਰਨ ਕਮਲ ਸਿਉ ਲਾਗੈ ਪ੍ਰੀਤਿ ॥
بھگتِ کرءُ پّربھ کی نِت نیتِ --	----	ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
ایک اوٹ ایکو آدھارُ --	----	ਏਕ ਓਟ ਏਕੋ ਆਧਾਰੁ ॥
نانکُ ماگےَ نامُ پّربھ سارُ --1--	----	ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥
پّربھ کی دِرسٹِ مہا سُکھُ ہوءِ --	----	ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥
ہرِ رسُ پاوےَ بِرلا کوءِ --	----	ਹਰਿ ਰਸੁ ਪਾਵੈ ਬਿਰਲਾ ਕੋਇ ॥
جِن چاکھِیا سے جن ترِپتانے --	----	ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥

پُورن پُرکھ نہی ڈولانے -- ---- ਪੂਰਨ ਪੁਰਖ ਨਹੀ ਡੋਲਾਨੇ ॥

سُبھر بھرے پّریم رس رنگِ -- ---- ਸੁਭਰ ਭਰੇ ਪ੍ਰੇਮ ਰਸ ਰੰਗਿ ॥

اُپجےَ چاءُ سادھ کے سنّگِ -- ---- ਉਪਜੈ ਚਾਉ ਸਾਧ ਕੈ ਸੰਗਿ ॥

پرے سرنِ آن سبھ تیاگِ -- ---- ਪਰੇ ਸਰਨਿ ਆਨ ਸਭ ਤਿਆਗਿ ॥

انترِ پّرگاس اندِنُ لِو لاگِ -- ---- ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥

بڈبھاگی جپیا پّربھُ سوءِ -- ---- ਬਡਭਾਗੀ ਜਪਿਆ ਪ੍ਰਭੁ ਸੋਇ ॥

نانک نامِ رتے سُکھُ ہوءِ --2-- ---- ਨਾਨਕ ਨਾਮਿ ਰਤੇ ਸੁਖੁ ਹੋਇ ॥੨॥

سیوک کی منسا پُوری بھئی -- ---- ਸੇਵਕ ਕੀ ਮਨਸਾ ਪੂਰੀ ਭਈ ॥

ستِگُر تے نِرمل متِ لئی -- ---- ਸਤਿਗੁਰ ਤੇ ਨਿਰਮਲ ਮਤਿ ਲਈ ॥

جن کءُ پّربھُ ہوئِئو دئِیالُ -- ---- ਜਨ ਕਉ ਪ੍ਰਭੁ ਹੋਇਓ ਦਇਆਲੁ ॥

سیوکُ کینو سدا نِہالُ -- ---- ਸੇਵਕੁ ਕੀਨੋ ਸਦਾ ਨਿਹਾਲੁ ॥

بنّدھن کاٹِ مُکتِ جنُ بھئِیا -- ---- ਬੰਧਨ ਕਾਟਿ ਮੁਕਤਿ ਜਨੁ ਭਇਆ ॥

جنم مرن دُوکھُ بھّرمُ گئِیا -- ---- ਜਨਮ ਮਰਨ ਦੂਖੁ ਭ੍ਰਮੁ ਗਇਆ ॥

اِچھ پُنی سردھا سبھ پُوری -- ---- ਇਛ ਪੁਨੀ ਸਰਧਾ ਸਭ ਪੂਰੀ ॥

[1]حضُوری- | روِ رہِیا سد سنّگِ ہجُوری[1] -- ---- ਰਵਿ ਰਹਿਆ ਸਦ ਸੰਗਿ ਹਜੂਰੀ ॥

جِس کا سا تِن لِیا مِلاءِ -- ---- ਜਿਸ ਕਾ ਸਾ ਤਿਨਿ ਲੀਆ ਮਿਲਾਇ ॥

نانک بھگتی نامِ سماءِ --3-- ---- ਨਾਨਕ ਭਗਤੀ ਨਾਮਿ ਸਮਾਇ ॥੩॥

سو کِءُ بِسرےَ جِ گھال ن بھانےَ -- ---- ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥

سو کِءُ بِسرےَ جِ کِیا جانےَ -- ---- ਸੋ ਕਿਉ ਬਿਸਰੈ ਜਿ ਕੀਆ ਜਾਨੈ ॥

سو کِءُ بِسرے جِنِ سبھُ کِچھُ دِییا --	Page# [290]	ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥
سو کِءُ بِسرے جِ جیون جِیا --	----	ਸੋ ਕਿਉ ਬਿਸਰੈ ਜਿ ਜੀਵਨ ਜੀਆ ॥
سو کِءُ بِسرے جِ اگنِ مہِ راکھے --	----	ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥
گُر پّرسادِ کو بِرلا لاکھے --	----	ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥
سو کِءُ بِسرے جِ بِکھُ تے کاڈھے --	----	ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥
جنم جنم کا ٹُوٹا گاڈھے --	----	ਜਨਮ ਜਨਮ ਕਾ ਟੂਟਾ ਗਾਢੈ ॥
گُرِ پُورے تتُ اِہے بُجھائِیا --	----	ਗੁਰਿ ਪੂਰੈ ਤਤੁ ਇਹੈ ਬੁਝਾਇਆ ॥
پّربھُ اپنا نانک جن دھِیائِیا --4--	----	ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥
ساجن سنّت کرہُ اِہُ کامُ --	----	ਸਾਜਨ ਸੰਤ ਕਰਹੁ ਇਹੁ ਕਾਮੁ ॥
آن تِیاگِ جپہُ ہرِ نامُ --	----	ਆਨ ਤਿਆਗਿ ਜਪਹੁ ਹਰਿ ਨਾਮੁ ॥
سِمرِ سِمرِ سِمرِ سُکھ پاوہُ --	----	ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥
آپِ جپہُ اورہ نامُ جپاوہُ --	----	ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥
بھگتِ بھاءِ ترِیئَ سنّسارُ --	----	ਭਗਤਿ ਭਾਇ ਤਰੀਐ ਸੰਸਾਰੁ ॥
بِنُ بھگتی تنُ ہوسی چھارُ --	----	ਬਿਨੁ ਭਗਤੀ ਤਨੁ ਹੋਸੀ ਛਾਰੁ ॥
سرب کلِیانڑ سُوکھ نِدھِ نامُ --	----	ਸਰਬ ਕਲਿਆਣ ਸੂਖ ਨਿਧਿ ਨਾਮੁ ॥
بُوڈت جات پاۓ بِسّرامُ --	----	ਬੂਡਤ ਜਾਤ ਪਾਏ ਬਿਸ੍ਰਾਮੁ ॥
سگل دُوکھ کا ہووت ناسُ --	----	ਸਗਲ ਦੂਖ ਕਾ ਹੋਵਤ ਨਾਸੁ ॥
نانک نامُ جپہُ گُنتاسُ --5--	----	ਨਾਨਕ ਨਾਮੁ ਜਪਹੁ ਗੁਨਤਾਸੁ ॥੫॥
اُپجی پّرِیتِ پّریم رسُ چاءُ --	----	ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥

مَن تن انّترِ اِہی سُیاءُ ـ ـ	----	ਮਨ ਤਨ ਅੰਤਰਿ ਇਹੀ ਸੁਆਉ ॥
نیتّرہُ پیکھِ درسُ سُکھُ ہوءِ ـ ـ	----	ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥
منُ بگسےَ سادھ چرن دھوءِ ـ ـ	----	ਮਨੁ ਬਿਗਸੈ ਸਾਧ ਚਰਨ ਧੋਇ ॥
بھگت جنا کےَ منِ تنِ رنّگُ ـ ـ	----	ਭਗਤ ਜਨਾ ਕੈ ਮਨਿ ਤਨਿ ਰੰਗੁ ॥
بِرلا کوئُو پاوےَ سنّگُ ـ ـ	----	ਬਿਰਲਾ ਕੋਊ ਪਾਵੈ ਸੰਗੁ ॥
ایک بستُ دِجےَ کرِ مِئیا ـ ـ	----	ਏਕ ਬਸਤੁ ਦੀਜੈ ਕਰਿ ਮਇਆ ॥
گُر پّرسادِ نامُ جپِ لِئیا ـ ـ	----	ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥
تا کی اُپما کہی ن جاءِ ـ ـ	----	ਤਾ ਕੀ ਉਪਮਾ ਕਹੀ ਨ ਜਾਇ ॥
نانک رہِیا سرب سماءِ ـ ـ6ـ ـ	----	ਨਾਨਕ ਰਹਿਆ ਸਰਬ ਸਮਾਇ ॥੬॥
پّربھ بکھسنّد[1] دِین دئِیال ـ ـ | 1.بخشنّد۔	----	ਪ੍ਰਭ ਬਖਸੰਦ ਦੀਨ ਦਇਆਲ ॥
بھگتِ وچھل سدا کِرپال ـ ـ	----	ਭਗਤਿ ਵਛਲ ਸਦਾ ਕਿਰਪਾਲ ॥
اناتھ ناتھ گوبِنّد گُپال ـ ـ	----	ਅਨਾਥ ਨਾਥ ਗੋਬਿੰਦ ਗੁਪਾਲ ॥
سرب گھٹا کرت پّرتِپال ـ ـ	----	ਸਰਬ ਘਟਾ ਕਰਤ ਪ੍ਰਤਿਪਾਲ ॥
آدِ پُرکھ کارنؕ کرتار ـ ـ	----	ਆਦਿ ਪੁਰਖ ਕਾਰਣ ਕਰਤਾਰ ॥
بھگت جنا کے پّران ادھار ـ ـ	----	ਭਗਤ ਜਨਾ ਕੇ ਪ੍ਰਾਨ ਅਧਾਰ ॥
جو جو جپےَ سُ ہوءِ پُنِیت ـ ـ	----	ਜੋ ਜੋ ਜਪੈ ਸੁ ਹੋਇ ਪੁਨੀਤ ॥
بھگتِ بھاءِ لاوےَ من ہِیت ـ ـ	----	ਭਗਤਿ ਭਾਇ ਲਾਵੈ ਮਨ ਹੀਤ ॥
ہم نِرگُنِیار نیچ اجان ـ ـ	----	ਹਮ ਨਿਰਗੁਨੀਆਰ ਨੀਚ ਅਜਾਨ ॥
نانک تُمری سرنِ پُرکھ بھگوان ـ ـ7ـ ـ	----	ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥

سرب بَیکُنّٹھ مُکت موکھ پائے --	----	ਸਰਬ ਬੈਕੁੰਠ ਮੁਕਤਿ ਮੋਖ ਪਾਏ ॥
ایک نِمکھ ہرِ کے گُن گائے --	----	ਏਕ ਨਿਮਖ ਹਰਿ ਕੇ ਗੁਨ ਗਾਏ ॥
انِک راج بھوگ بڈِیائی --	----	ਅਨਿਕ ਰਾਜ ਭੋਗ ਬਡਿਆਈ ॥
ہرِ کے نام کی کتھا منِ بھائی --	----	ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
بہُ بھوجن کاپر سنّگیت --	----	ਬਹੁ ਭੋਜਨ ਕਾਪਰ ਸੰਗੀਤ ॥
رسنا جپتی ہرِ ہرِ نیت --	----	ਰਸਨਾ ਜਪਤੀ ਹਰਿ ਹਰਿ ਨੀਤ ॥
بھلی سُ کرنی سوبھا دھنونّت --	----	ਭਲੀ ਸੁ ਕਰਨੀ ਸੋਭਾ ਧਨਵੰਤ ॥
ہِردے بسے پُورن گُر منّت --	----	ਹਿਰਦੈ ਬਸੇ ਪੂਰਨ ਗੁਰ ਮੰਤ ॥
سادھسنّگِ پربھ دیہُ نِواس --	----	ਸਾਧਸੰਗਿ ਪ੍ਰਭ ਦੇਹੁ ਨਿਵਾਸ ॥
سرب سُوکھ نانک پرگاس --8--20--	----	ਸਰਬ ਸੂਖ ਨਾਨਕ ਪਰਗਾਸ ॥੮॥੨੦॥
سلوکُ --	----	ਸਲੋਕੁ ॥
سرگُن نِرگُن نِرنّکار سُنّن سمادھی آپِ --	----	ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
آپن کِیا نانکا آپے ہی پھِرِ جاپ --1--	----	ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
اسٹپدی --	----	ਅਸਟਪਦੀ ॥
جب اکارُ اِہُ کچھُ ن دِرسٹیتا --	----	ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
پاپ پُنّن تب کہ تے ہوتا --	----	ਪਾਪ ਪੁੰਨ ਤਬ ਕਹ ਤੇ ਹੋਤਾ ॥
جب دھاری آپن سُنّن سمادھِ --	----	ਜਬ ਧਾਰੀ ਆਪਨ ਸੁੰਨ ਸਮਾਧਿ ॥

تب بَیر بِرودھ کِسُ سنّگِ کماتِ ۔۔	----	ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
جب اِس کا برنُ چِہنُ ن جاپت ۔۔	----	ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥
تب ہرکھ سوگ کہُ کِسہِ بِیاپت ۔۔	----	ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
جب آپن آپ آپِ پاربّرہم ۔۔	----	ਜਬ ਆਪਨ ਆਪ ਆਪਿ ਪਾਰਬ੍ਰਹਮ ॥
تب موہ کہا کِسُ ہووت بھرم ۔۔	----	ਤਬ ਮੋਹ ਕਹਾ ਕਿਸੁ ਹੋਵਤ ਭਰਮ ॥
آپن کھیلُ آپِ ورتیِجا ۔۔	Page# [291]	ਆਪਨ ਖੇਲੁ ਆਪਿ ਵਰਤੀਜਾ ॥
نانک کرنَیہارُ ن دُوجا ۔۔1۔۔	----	ਨਾਨਕ ਕਰਨੈਹਾਰੁ ਨ ਦੂਜਾ ॥੧॥
جب ہووت پّربھ کیول دھنی ۔۔	----	ਜਬ ਹੋਵਤ ਪ੍ਰਭ ਕੇਵਲ ਧਨੀ ॥
تب بنّدھ مُکتِ کہُ کِس کءُ گنی ۔۔	----	ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
جب ایکہِ ہرِ اگم اپار ۔۔	----	ਜਬ ਏਕਹਿ ਹਰਿ ਅਗਮ ਅਪਾਰ ॥
تب نرک سُرگ کہُ کئُن اُتار ۔۔	----	ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
جب نِرگُن پّربھ سہج سُبھاءِ ۔۔	----	ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥
تب سِو سکتِ کہہُ کِتُ ٹھاءِ ۔۔	----	ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
جب آپہِ آپِ اپنی جوتِ دھرے ۔۔	----	ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥
تب کون نِڈرُ کون کت ڈرے ۔۔	----	ਤਬ ਕਵਨ ਨਿਡਰੁ ਕਵਨ ਕਤ ਡਰੈ ॥

آپن چلِت آپِ کرنَیہار ۔۔	----	ਆਪਨ ਚਲਿਤ ਆਪਿ ਕਰਨੈਹਾਰ ॥
نانکؔ ٹھاکُر اگم اپار ۔۔2۔۔	----	ਨਾਨਕ ਠਾਕੁਰ ਅਗਮ ਅਪਾਰ ॥੨॥
اِبناسی سُکھ آپن آسن ۔۔	----	ਅਬਿਨਾਸੀ ਸੁਖ ਆਪਨ ਆਸਨ ॥
تہ جنم مرن کہُ کہا بِناسن ۔۔	----	ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
جب پُورن کرتا پّربھُ سوءِ ۔۔	----	ਜਬ ਪੂਰਨ ਕਰਤਾ ਪ੍ਰਭੁ ਸੋਇ ॥
تب جم کی تّراس کہہُ کِسُ ہوءِ ۔۔	----	ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
جب اِبگت اگوچر پّربھ ایکا ۔۔	----	ਜਬ ਅਬਿਗਤ ਅਗੋਚਰ ਪ੍ਰਭ ਏਕਾ ॥
تب چِتّر گُپت کِسُ پُوچھت لیکھا ۔۔	----	ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
جب ناتھ نِرنّجن اگوچر اگادھے ۔۔	----	ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥
تب کئُن چھُٹے کئُن بنّدھن بادھے ۔۔	----	ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
آپن آپ آپ ہی اچرجا ۔۔	----	ਆਪਨ ਆਪ ਆਪ ਹੀ ਅਚਰਜਾ ॥
نانکؔ آپن رُوپ آپ ہی اُپرجا ۔۔3۔۔	----	ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥
جہ نِرمل پُرکھُ پُرکھ پتِ ہوتا ۔۔	----	ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥
تہ بِنُ مَیلُ کہہُ کِیا دھوتا ۔۔	----	ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
جہ نِرنّجن نِرنّکار نِربان ۔۔	----	ਜਹ ਨਿਰੰਜਨ ਨਿਰੰਕਾਰ ਨਿਰਬਾਨ ॥
تہ کئُن کءُ مان کئُن ابھِمان ۔۔	----	ਤਹ ਕਉਨ ਕਉ ਮਾਨ ਕਉਨ ਅਭਿਮਾਨ ॥
جہ سرُوپ کیول جگدِیس ۔۔	----	ਜਹ ਸਰੂਪ ਕੇਵਲ ਜਗਦੀਸ ॥

تہ چھل چھِدّر لگت کہُ کیِس --	----	ਤਹ ਛਲ ਛਿਦ੍ਰ ਲਗਤ ਕਹੁ ਕੀਸ ॥
جہ جوتِ سرُوپی جوتِ سنّگِ سماوےَ --	----	ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥
تہ کِسہِ بھُوکھ کونُ ترِّپتاوےَ --	----	ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
کرن کراون کرنَیہارُ --	----	ਕਰਨ ਕਰਾਵਨ ਕਰਨੈਹਾਰੁ ॥
نانکؔ کرتے کا ناہِ سُمارُ[1] --4-- | [1]شُمارُ-	----	ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥
جب اپنی سوبھا آپن سنّگِ بنائی --	----	ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥
تب کون ماءِ باپ مِتّر سُت بھائی --	----	ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
جہ سرب کلا آپہِ پربِین --	----	ਜਹ ਸਰਬ ਕਲਾ ਆਪਹਿ ਪਰਬੀਨ ॥
تہ بید کتیب کہا کوئُو چِین --	----	ਤਹ ਬੇਦ ਕਤੇਬ ਕਹਾ ਕੋਊ ਚੀਨ ॥
جب آپن آپُ آپِ اُرِ دھارےَ --	----	ਜਬ ਆਪਨ ਆਪੁ ਆਪਿ ਉਰਿ ਧਾਰੈ ॥
تءُ سگن اپسگن کہا بیچارےَ --	----	ਤਉ ਸਗਨ ਅਪਸਗਨ ਕਹਾ ਬੀਚਾਰੈ ॥
جہ آپن اُوچ آپن آپِ نیرا --	----	ਜਹ ਆਪਨ ਊਚ ਆਪਨ ਆਪਿ ਨੇਰਾ ॥
تہ کئُن ٹھاکُرُ کئُنُ کہیِئےَ چیرا --	----	ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
بِسمن بِسم رہے بِسماد --	----	ਬਿਸਮਨ ਬਿਸਮ ਰਹੇ ਬਿਸਮਾਦ ॥
نانکؔ اپنی گتِ جانہُ آپِ --5--	----	ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥
جہ اچھل اچھید ابھید سمائِیا --	----	ਜਹ ਅਛਲ ਅਛੇਦ ਅਭੇਦ ਸਮਾਇਆ ॥
اُوہا کِسہِ بِیاپت مائِیا --	----	ਊਹਾ ਕਿਸਹਿ ਬਿਆਪਤ ਮਾਇਆ ॥
آپس کءُ آپہِ آدیسُ --	----	ਆਪਸ ਕਉ ਆਪਹਿ ਆਦੇਸੁ ॥
تِہُ گُݨ کا ناہی پرویسُ --	----	ਤਿਹੁ ਗੁਣ ਕਾ ਨਾਹੀ ਪਰਵੇਸੁ ॥

جہ ایکہِ ایک ایک بھگونّتا --	----	ਜਹ ਏਕਹਿ ਏਕ ਏਕ ਭਗਵੰਤਾ ॥
تہ کئُنُ اِچنّتُ کِسُ لاگے چِنّتا --	----	ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
جہ آپن آپُ آپِ پتِیارا --	----	ਜਹ ਆਪਨ ਆਪੁ ਆਪਿ ਪਤੀਆਰਾ ॥
تہ کئُنُ کتھے کئُنُ سُننَیہارا --	----	ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
بہُ بیئنّت اُوچ تے اُوچا --	----	ਬਹੁ ਬੇਅੰਤ ਊਚ ਤੇ ਊਚਾ ॥
نانک آپس کءُ آپہِ پہُوچا --6--	----	ਨਾਨਕ ਆਪਸ ਕਉ ਆਪਹਿ ਪਹੂਚਾ ॥੬॥
جہ آپِ رچِئو پرپنّچُ اکارُ --	----	ਜਹ ਆਪਿ ਰਚਿਓ ਪਰਪੰਚੁ ਅਕਾਰੁ ॥
تِہُ گُݨ مہِ کینو بِستھارُ --	----	ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
پاپُ پُنّنُ تہ بھئی کہاوت --	----	ਪਾਪੁ ਪੁੰਨੁ ਤਹ ਭਈ ਕਹਾਵਤ ॥
کوئُو نرک کوئُو سُرگ بنّچھاوت --	Page# [292]	ਕੋਊ ਨਰਕ ਕੋਊ ਸੁਰਗ ਬੰਛਾਵਤ ॥
آل جال مائِیا جنّجال[1] -- | [1] زنّجال-	----	ਆਲ ਜਾਲ ਮਾਇਆ ਜੰਜਾਲ ॥
ہئُمےَ موہ بھرم بھےَ بھار --	----	ਹਉਮੈ ਮੋਹ ਭਰਮ ਭੈ ਭਾਰ ॥
دُوکھ سُوکھ مان اپمان --	----	ਦੂਖ ਸੂਖ ਮਾਨ ਅਪਮਾਨ ॥
انِک پّرکار کیئو بکھّیان --	----	ਅਨਿਕ ਪ੍ਰਕਾਰ ਕੀਓ ਬਖ੍ਯ਼ਾਨ ॥
آپن کھیلُ آپِ کرِ دیکھےَ --	----	ਆਪਨ ਖੇਲੁ ਆਪਿ ਕਰਿ ਦੇਖੈ ॥
کھیلُ سنّکوچے تءُ نانک ایکےَ --7--	----	ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥
جہ ابِگتُ بھگتُ تہ آپِ --	----	ਜਹ ਅਬਿਗਤੁ ਭਗਤੁ ਤਹ ਆਪਿ ॥
جہ پسرےَ پاسارُ سنّت پرتاپِ --	----	ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
دُہُو پاکھ کا آپہِ دھنی --	----	ਦੁਹੂ ਪਾਖ ਕਾ ਆਪਹਿ ਧਨੀ ॥

اُن کی سوبھا اُنہُو بنی --	----	ਉਨ ਕੀ ਸੋਭਾ ਉਨਹੂ ਬਨੀ ॥
آپہِ کئُتک کرے اند چوج --	----	ਆਪਹਿ ਕਉਤਕ ਕਰੈ ਅਨਦ ਚੋਜ ॥
آپہِ رس بھوگن نِرجوگ --	----	ਆਪਹਿ ਰਸ ਭੋਗਨ ਨਿਰਜੋਗ ॥
جِسُ بھاوے تِسُ آپن ناءِ لاوے --	----	ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥
جِسُ بھاوے تِسُ کھیل کِھلاوے --	----	ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
بیسُمار[1] اتھاہ اگنت اتولے -- | [1]بیشُمار-	----	ਬੇਸੁਮਾਰ ਅਥਾਹ ਅਗਨਤ ਅਤੋਲੈ ॥
جِءُ بُلاوہُ تِءُ نانک داس بولے --8--21--	----	ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥
سلوکُ --	----	ਸਲੋਕੁ ॥
جیء جنّت کے ٹھاکرا آپے ورتنْہار --	----	ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
نانک ایکو پسرِیا دُوجا کہ دِرِسٹار --1--	----	ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥
اسٹپدی --	----	ਅਸਟਪਦੀ ॥
آپِ کتھے آپِ سُننَیہارُ --	----	ਆਪਿ ਕਥੈ ਆਪਿ ਸੁਨਨੈਹਾਰੁ ॥
آپہِ ایکُ آپِ بِستھارُ --	----	ਆਪਹਿ ਏਕੁ ਆਪਿ ਬਿਸਥਾਰੁ ॥
جا تِسُ بھاوے تا سِرِسٹِ اُپائے --	----	ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥
آپنے بھانئے لئے سمائے --	----	ਆਪਨੈ ਭਾਣੈ ਲਏ ਸਮਾਏ ॥
تُم تے بھِنّ نہی کِچھ ہوءِ --	----	ਤੁਮ ਤੇ ਭਿੰਨ ਨਹੀ ਕਿਛੁ ਹੋਇ ॥

آپن سُوتِ سبھُ جگتُ پروءِ --	----	ਆਪਨ ਸੂਤਿ ਸਭੁ ਜਗਤੁ ਪਰੋਇ ॥
جا کءُ پّربھ جیءُ آپِ بُجھاۓ --	----	ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥
سچُ نامُ سوئی جنُ پاۓ --	----	ਸਚੁ ਨਾਮੁ ਸੋਈ ਜਨੁ ਪਾਏ ॥
سو سمدرسی تت کا بیتا --	----	ਸੋ ਸਮਦਰਸੀ ਤਤ ਕਾ ਬੇਤਾ ॥
نانک سگل سّرِسٹِ کا جیتا --1--	----	ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥
جیء جنّتّر سبھ تا کےَ ہاتھ --	----	ਜੀਅ ਜੰਤ੍ਰ ਸਭ ਤਾ ਕੈ ਹਾਥ ॥
دِین دئِیال اناتھ کو ناتھُ --	----	ਦੀਨ ਦਇਆਲ ਅਨਾਥ ਕੋ ਨਾਥੁ ॥
جِسُ راکھےَ تِسُ کوءِ ن مارےَ --	----	ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥
سو مُویا جِسُ منہُ بِسارےَ --	----	ਸੋ ਮੂਆ ਜਿਸੁ ਮਨਹੁ ਬਿਸਾਰੈ ॥
تِسُ تجِ اور کہا کو جاءِ --	----	ਤਿਸੁ ਤਜਿ ਅਵਰ ਕਹਾ ਕੋ ਜਾਇ ॥
سبھ سِرِ ایکُ نِرنّجن راءِ --	----	ਸਭ ਸਿਰਿ ਏਕੁ ਨਿਰੰਜਨ ਰਾਇ ॥
جیء کی جُگتِ جا کےَ سبھ ہاتھِ --	----	ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥
انّترِ باہرِ جانہُ ساتھِ --	----	ਅੰਤਰਿ ਬਾਹਰਿ ਜਾਨਹੁ ਸਾਥਿ ॥
گُن نِدھان بیئنّت اپار --	----	ਗੁਨ ਨਿਧਾਨ ਬੇਅੰਤ ਅਪਾਰ ॥
نانک داس سدا بلِہار --2--	----	ਨਾਨਕ ਦਾਸ ਸਦਾ ਬਲਿਹਾਰ ॥੨॥
پُورن پُورِ رہے دئِیال --	----	ਪੂਰਨ ਪੂਰਿ ਰਹੇ ਦਇਆਲ ॥
سبھ اُوپرِ ہووت کِرپال --	----	ਸਭ ਊਪਰਿ ਹੋਵਤ ਕਿਰਪਾਲ ॥
اپنے کرتب جانےَ آپِ --	----	ਅਪਨੇ ਕਰਤਬ ਜਾਨੈ ਆਪਿ ॥
انّترجامی رہئو بِیاپ --	----	ਅੰਤਰਜਾਮੀ ਰਹਿਓ ਬਿਆਪਿ ॥

پّرتپالےَ جِیئن بہُ بھاتِ --	----	ਪ੍ਰਤਿਪਾਲੈ ਜੀਅਨ ਬਹੁ ਭਾਤਿ ॥
جو جو رچِئو سُ تِسہِ دھِیاتِ --	----	ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
جِسُ بھاوےَ تِسُ لئے مِلاءِ --	----	ਜਿਸੁ ਭਾਵੈ ਤਿਸੁ ਲਏ ਮਿਲਾਇ ॥
بھگتِ کرہِ ہرِ کے گُنْ گاءِ --	----	ਭਗਤਿ ਕਰਹਿ ਹਰਿ ਕੇ ਗੁਣ ਗਾਇ ॥
من انّترِ بِسّواسُ کرِ مانِیا --	----	ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥
کرنہارُ نانک اِکُ جانِیا --3--	----	ਕਰਨਹਾਰੁ ਨਾਨਕ ਇਕੁ ਜਾਨਿਆ ॥੩॥
جنُ لاگا ہرِ اکےَ ناءِ --	----	ਜਨੁ ਲਾਗਾ ਹਰਿ ਏਕੈ ਨਾਇ ॥
تِس کی آس ن بِرتھی جاءِ --	----	ਤਿਸ ਕੀ ਆਸ ਨ ਬਿਰਥੀ ਜਾਇ ॥
سیوک کءُ سیوا بنِ آئی --	----	ਸੇਵਕ ਕਉ ਸੇਵਾ ਬਨਿ ਆਈ ॥
ہُکمُ[1] بُوجھِ پرم پدُ پائی -- | [1]حُکمُ-	----	ਹੁਕਮੁ ਬੂਝਿ ਪਰਮ ਪਦੁ ਪਾਈ ॥
اِس تے اُوپرِ نہی بیِچارُ --	----	ਇਸ ਤੇ ਊਪਰਿ ਨਹੀ ਬੀਚਾਰੁ ॥
جا کےَ منِ بسِیا نِرنّکارُ --	----	ਜਾ ਕੈ ਮਨਿ ਬਸਿਆ ਨਿਰੰਕਾਰੁ ॥
بنّدھن تورِ بھۓ نِروَیر --	----	ਬੰਧਨ ਤੋਰਿ ਭਏ ਨਿਰਵੈਰ ॥
اندِنُ پُوجہِ گُر کے پَیر --	----	ਅਨਦਿਨੁ ਪੂਜਹਿ ਗੁਰ ਕੇ ਪੈਰ ॥
اِہ لوک سُکھیۓ پرلوک سُہیلے --	----	ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
نانک ہرِ پّربھِ آپہِ میلے --4--	Page# [293]	ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥
سادھسنّگِ مِلِ کرہُ اننّد --	----	ਸਾਧਸੰਗਿ ਮਿਲਿ ਕਰਹੁ ਅਨੰਦ ॥
گُن گاوہُ پّربھ پرماننّد --	----	ਗੁਨ ਗਾਵਹੁ ਪ੍ਰਭ ਪਰਮਾਨੰਦ ॥
رام نام تتُ کرہُ بیِچارُ --	----	ਰਾਮ ਨਾਮ ਤਤੁ ਕਰਹੁ ਬੀਚਾਰੁ ॥

دُرلبھ دیہ کا کرہُ اُدھارُ -- ---- ਦੁ੍ਲਭ ਦੇਹ ਕਾ ਕਰਹੁ ਉਧਾਰੁ ॥

انمِرت بچن ہرِ کے گُن گاءُ -- ---- ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥

پْران ترن کا اِہے سُیاءُ -- ---- ਪ੍ਰਾਨ ਤਰਨ ਕਾ ਇਹੈ ਸੁਆਉ ॥

آٹھ پہر پْربھ پیکھہُ نیرا -- ---- ਆਠ ਪਹਰ ਪ੍ਰਭ ਪੇਖਹੁ ਨੇਰਾ ॥

مٹےَ اگیانُ بنسےَ اندھیرا -- ---- ਮਿਟੈ ਅਗਿਆਨੁ ਬਿਨਸੈ ਅੰਧੇਰਾ ॥

سُنِ اُپدیسُ ہِردے بساوہُ -- ---- ਸੁਨਿ ਉਪਦੇਸੁ ਹਿਰਦੈ ਬਸਾਵਹੁ ॥

من اِچھے نانک پھل پاوہُ --5-- ---- ਮਨ ਇਛੇ ਨਾਨਕ ਫਲ ਪਾਵਹੁ ॥੫॥

ہلتُ پلتُ دُءِ لیہُ سوارِ -- ---- ਹਲਤੁ ਪਲਤੁ ਦੁਇ ਲੇਹੁ ਸਵਾਰਿ ॥

رام نامُ انترِ اُرِ دھارِ -- ---- ਰਾਮ ਨਾਮੁ ਅੰਤਰਿ ਉਰਿ ਧਾਰਿ ॥

پُورے گُر کی پُوری دِیکھیا -- ---- ਪੂਰੇ ਗੁਰ ਕੀ ਪੂਰੀ ਦੀਖਿਆ ॥

جِسُ منِ بسےَ تِسُ ساچُ پرِیکھیا -- ---- ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥

منِ تنِ نامُ جپہُ لِو لاءِ -- ---- ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥

دُوکھُ دردُ من تے بھءُ جاءِ -- ---- ਦੂਖੁ ਦਰਦੁ ਮਨ ਤੇ ਭਉ ਜਾਇ ॥

سچُ واپارُ کرہُ واپاری -- ---- ਸਚੁ ਵਾਪਾਰੁ ਕਰਹੁ ਵਾਪਾਰੀ ॥

درگہ نبہےَ کھیپ تُماری -- ---- ਦਰਗਹ ਨਿਬਹੈ ਖੇਪ ਤੁਮਾਰੀ ॥

ایکا ٹیک رکھہُ من ماہِ -- ---- ਏਕਾ ਟੇਕ ਰਖਹੁ ਮਨ ਮਾਹਿ ॥

نانک بہُرِ ن آوہِ جاہِ --6-- ---- ਨਾਨਕ ਬਹੁਰਿ ਨ ਆਵਹਿ ਜਾਹਿ ॥੬॥

تِس تے دُورِ کہا کو جاءِ -- ---- ਤਿਸ ਤੇ ਦੂਰਿ ਕਹਾ ਕੋ ਜਾਇ ॥

اُبرےَ راکھنہارُ دھِیاءِ -- ---- ਉਬਰੈ ਰਾਖਨਹਾਰੁ ਧਿਆਇ ॥

نِربھءُ جپے سگل بھءُ مٹے --	----	ਨਿਰਭਉ ਜਪੈ ਸਗਲ ਭਉ ਮਿਟੈ ॥
پّربھ کِرپا تے پّرانْی چھٹے --	----	ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
جِسُ پّربھُ راکھےَ تِسُ ناہی دُوکھ --	----	ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥
نامُ جپت منِ ہووت سُوکھ --	----	ਨਾਮੁ ਜਪਤ ਮਨਿ ਹੋਵਤ ਸੂਖ ॥
چِنّتا جاءِ مٹے اہنّکارُ --	----	ਚਿੰਤਾ ਜਾਇ ਮਿਟੈ ਅਹੰਕਾਰੁ ॥
تِسُ جن کءُ کوءِ ن پہُچنہارُ --	----	ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
سِر اُوپرِ ٹھاڈھا گُرُ سُورا --	----	ਸਿਰ ਊਪਰਿ ਠਾਢਾ ਗੁਰੁ ਸੂਰਾ ॥
نانک تا کے کارج پُورا --7--	----	ਨਾਨਕ ਤਾ ਕੇ ਕਾਰਜ ਪੂਰਾ ॥੭॥
متِ پُوری انّمرِتُ جا کی دّرِسٹِ --	----	ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥
درسنُ پیکھت اُدھرت سّرِسٹِ --	----	ਦਰਸਨੁ ਪੇਖਤ ਉਧਰਤ ਸ੍ਰਿਸਟਿ ॥
چرن کمل جا کے انُوپ --	----	ਚਰਨ ਕਮਲ ਜਾ ਕੇ ਅਨੂਪ ॥
سپھل درسنُ سُنّدر ہرِ رُوپ --	----	ਸਫਲ ਦਰਸਨੁ ਸੁੰਦਰ ਹਰਿ ਰੂਪ ॥
دھنّنُ سیوا سیوکُ پروانُ --	----	ਧੰਨੁ ਸੇਵਾ ਸੇਵਕੁ ਪਰਵਾਨੁ ॥
انّترجامی پُرکھُ پّردھانُ --	----	ਅੰਤਰਜਾਮੀ ਪੁਰਖੁ ਪ੍ਰਧਾਨੁ ॥
جِسُ منِ بسےَ سُ ہوت نِہالُ --	----	ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥
تا کےَ نِکٹِ ن آوت کالُ --	----	ਤਾ ਕੈ ਨਿਕਟਿ ਨ ਆਵਤ ਕਾਲੁ ॥
امر بھۓ امرا پدُ پائِیا --	----	ਅਮਰ ਭਏ ਅਮਰਾ ਪਦੁ ਪਾਇਆ ॥
سادھسنّگِ نانک ہرِ دھِیائِیا --8--22--	----	ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥
سلوکُ --	----	ਸਲੋਕੁ ॥

گیان انّجنُ گُرِ دِییا اگیان انّدھیر بِناسُ --	----	ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ہر کرپا تے سنّت بھیٹیا نانک منِ پرگاسُ --1--	----	ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥
اسٹپدی --	----	ਅਸਟਪਦੀ ॥
سنّتسنّگِ انّترِ پربھُ ڈیٹھا --	----	ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥
نامُ پربھُو کا لاگا میٹھا --	----	ਨਾਮੁ ਪ੍ਰਭੂ ਕਾ ਲਾਗਾ ਮੀਠਾ ॥
سگل سمگری ایکسُ گھٹ ماہِ --	----	ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥
انِک رنّگ نانا دِرسٹاہِ --	----	ਅਨਿਕ ਰੰਗ ਨਾਨਾ ਦ੍ਰਿਸਟਾਹਿ ॥
نءُ ندھِ انّمرِتُ پربھ کا نامُ --	----	ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
دیہی مہِ اِس کا بِسرامُ --	----	ਦੇਹੀ ਮਹਿ ਇਸ ਕਾ ਬਿਸ੍ਰਾਮੁ ॥
سُنّن سمادھِ انہت تہ ناد --	----	ਸੁੰਨ ਸਮਾਧਿ ਅਨਹਤ ਤਹ ਨਾਦ ॥
کہنُ ن جائی اچرج بِسماد --	----	ਕਹਨੁ ਨ ਜਾਈ ਅਚਰਜ ਬਿਸਮਾਦ ॥
تِنِ دیکھیا جِسُ آپ دِکھاۓ --	----	ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥
نانک تِسُ جن سوجھی پاۓ --1--	----	ਨਾਨਕ ਤਿਸੁ ਜਨ ਸੋਝੀ ਪਾਏ ॥੧॥
سو انّترِ سو باہرِ اننّتُ --	----	ਸੋ ਅੰਤਰਿ ਸੋ ਬਾਹਰਿ ਅਨੰਤੁ ॥
گھٹِ گھٹِ بیاپ رہیا بھگونّت --	----	ਘਟਿ ਘਟਿ ਬਿਆਪਿ ਰਹਿਆ ਭਗਵੰਤ ॥
دھرنِ ماہِ آکاس پئیال --	----	ਧਰਨਿ ਮਾਹਿ ਆਕਾਸ ਪਇਆਲ ॥
سرب لوک پُورن پرتپال --	----	ਸਰਬ ਲੋਕ ਪੂਰਨ ਪ੍ਰਤਿਪਾਲ ॥

بنِ تنِ پربتِ ہے پاربّرہمُ --	Page# [294]	ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥
جَیسی آگِیا تَیسا کرمُ --	----	ਜੈਸੀ ਆਗਿਆ ਤੈਸਾ ਕਰਮੁ ॥
پئُݨ پاݨی بَیسنّتر ماہِ --	----	ਪਉਣ ਪਾਣੀ ਬੈਸੰਤਰ ਮਾਹਿ ॥
چارِ کُنّٹ دہ دِسے سماہِ --	----	ਚਾਰਿ ਕੁੰਟ ਦਹ ਦਿਸੇ ਸਮਾਹਿ ॥
تِس تے بھِنّن نہی کو ٹھاءُ --	----	ਤਿਸ ਤੇ ਭਿੰਨ ਨਹੀ ਕੋ ਠਾਉ ॥
گُر پّرسادِ نانک سُکھُ پاءُ --2--	----	ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥
بید پُران سِنّمرِتِ مہِ دیکھُ --	----	ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥
سسِیئر سُور نکھیّتر مہِ ایکُ --	----	ਸਸੀਅਰ ਸੂਰ ਨਖੵਤ੍ਰ ਮਹਿ ਏਕੁ ॥
باݨی پّربھ کی سبھُ کو بولے --	----	ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥
آپِ اڈولُ ن کبہُو ڈولے --	----	ਆਪਿ ਅਡੋਲੁ ਨ ਕਬਹੂ ਡੋਲੈ ॥
سرب کلا کرِ کھیلے کھیل --	----	ਸਰਬ ਕਲਾ ਕਰਿ ਖੇਲੈ ਖੇਲ ॥
مولِ ن پائیئے گُنھ امول --	----	ਮੋਲਿ ਨ ਪਾਈਐ ਗੁਣਹ ਅਮੋਲ ॥
سرب جوتِ مہِ جا کی جوتِ --	----	ਸਰਬ ਜੋਤਿ ਮਹਿ ਜਾ ਕੀ ਜੋਤਿ ॥
دھارِ رہِئو سُیامی اوتِ پوتِ --	----	ਧਾਰਿ ਰਹਿਓ ਸੁਆਮੀ ਓਤਿ ਪੋਤਿ ॥
گُر پرسادِ بھرم کا ناسُ --	----	ਗੁਰ ਪਰਸਾਦਿ ਭਰਮ ਕਾ ਨਾਸੁ ॥
نانک تِن مہِ ایہُ بِساسُ --3--	----	ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥
سنّت جنا کا پیکھنُ سبھُ برہم --	----	ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
سنّت جنا کے ہردے سبھِ دھرم --	----	ਸੰਤ ਜਨਾ ਕੈ ਹਿਰਦੈ ਸਭਿ ਧਰਮ ॥
سنّت جنا سُنہِ سُبھ بچن --	----	ਸੰਤ ਜਨਾ ਸੁਨਹਿ ਸੁਭ ਬਚਨ ॥

سرب بِیاپی رام سنّگِ رچن --	----	ਸਰਬ ਬਿਆਪੀ ਰਾਮ ਸੰਗਿ ਰਚਨ ॥
جِن جاتا تِس کی اِہ رہت --	----	ਜਿਨਿ ਜਾਤਾ ਤਿਸ ਕੀ ਇਹ ਰਹਤ ॥
ستِ بچن سادھو سبھِ کہت --	----	ਸਤਿ ਬਚਨ ਸਾਧੂ ਸਭਿ ਕਹਤ ॥
جو جو ہوءِ سوئی سُکھُ مانۓ --	----	ਜੋ ਜੋ ਹੋਇ ਸੋਈ ਸੁਖੁ ਮਾਨੈ ॥
کرن کراونہارُ پرّبھُ جانۓ --	----	ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥
انّترِ بسے باہرِ بھی اوہی --	----	ਅੰਤਰਿ ਬਸੇ ਬਾਹਰਿ ਭੀ ਓਹੀ ॥
نانک درسنُ دیکھِ سبھ موہی --4--	----	ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥
آپِ ستِ کِیا سبھُ ستِ --	----	ਆਪਿ ਸਤਿ ਕੀਆ ਸਭੁ ਸਤਿ ॥
تِسُ پرّبھ تے سگلی اُتپتِ --	----	ਤਿਸੁ ਪ੍ਰਭ ਤੇ ਸਗਲੀ ਉਤਪਤਿ ॥
تِسُ بھاوۓ تا کرے بِستھارُ --	----	ਤਿਸੁ ਭਾਵੈ ਤਾ ਕਰੇ ਬਿਸਥਾਰੁ ॥
تِسُ بھاوۓ تا ایکنّکارُ --	----	ਤਿਸੁ ਭਾਵੈ ਤਾ ਏਕੰਕਾਰੁ ॥
انِک کلا لکھی نہ جاءِ --	----	ਅਨਿਕ ਕਲਾ ਲਖੀ ਨਹ ਜਾਇ ॥
جِسُ بھاوۓ تِسُ لۓ مِلاءِ --	----	ਜਿਸੁ ਭਾਵੈ ਤਿਸੁ ਲਏ ਮਿਲਾਇ ॥
کون نِکٹِ کون کہیۓ دُورِ --	----	ਕਵਨ ਨਿਕਟਿ ਕਵਨ ਕਹੀਐ ਦੂਰਿ ॥
آپے آپِ آپ بھرپُورِ --	----	ਆਪੇ ਆਪਿ ਆਪ ਭਰਪੂਰਿ ॥
انّترگتِ جِسُ آپِ جناۓ --	----	ਅੰਤਰਗਤਿ ਜਿਸੁ ਆਪਿ ਜਨਾਏ ॥
نانک تِسُ جن آپِ بُجھاۓ --5--	----	ਨਾਨਕ ਤਿਸੁ ਜਨ ਆਪਿ ਬੁਝਾਏ ॥੫॥
سرب بھُوت آپِ ورتارا --	----	ਸਰਬ ਭੂਤ ਆਪਿ ਵਰਤਾਰਾ ॥
سرب نَین آپِ پیکھنہارا --	----	ਸਰਬ ਨੈਨ ਆਪਿ ਪੇਖਨਹਾਰਾ ॥

سگل سمگری جا کا تنا --	----	ਸਗਲ ਸਮਗ੍ਰੀ ਜਾ ਕਾ ਤਨਾ ॥
آپن جسُ آپ ہی سُنا --	----	ਆਪਨ ਜਸੁ ਆਪ ਹੀ ਸੁਨਾ ॥
آون جانُ اِکُ کھیلُ بنائیا --	----	ਆਵਨ ਜਾਨੁ ਇਕੁ ਖੇਲੁ ਬਨਾਇਆ ॥
آگیاکاری کینی مائیا --	----	ਆਗਿਆਕਾਰੀ ਕੀਨੀ ਮਾਇਆ ॥
سبھ کے مدھِ الپتو رہے --	----	ਸਭ ਕੈ ਮਧਿ ਅਲਿਪਤੋ ਰਹੈ ॥
جو کچھُ کہنا سُ آپے کہے --	----	ਜੋ ਕਿਛੁ ਕਹਣਾ ਸੁ ਆਪੇ ਕਹੈ ॥
آگیا آوے آگیا جاءِ --	----	ਆਗਿਆ ਆਵੈ ਆਗਿਆ ਜਾਇ ॥
نانک جا بھاوے تا لئے سماءِ --6--	----	ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥
اِس تے ہوءِ سُ ناہی بُرا --	----	ਇਸ ਤੇ ਹੋਇ ਸੁ ਨਾਹੀ ਬੁਰਾ ॥
اورے کہہ کنے کچھُ کرا --	----	ਓਰੈ ਕਹਹੁ ਕਿਨੈ ਕਛੁ ਕਰਾ ॥
آپ بھلا کرتُوتِ اتِ نیکی --	----	ਆਪਿ ਭਲਾ ਕਰਤੂਤਿ ਅਤਿ ਨੀਕੀ ॥
آپے جانے اپنے جی کی --	----	ਆਪੇ ਜਾਨੈ ਅਪਨੇ ਜੀ ਕੀ ॥
آپ ساچُ دھاری سبھ ساچُ --	----	ਆਪਿ ਸਾਚੁ ਧਾਰੀ ਸਭ ਸਾਚੁ ॥
اوتِ پوتِ آپن سنگِ راچُ --	----	ਓਤਿ ਪੋਤਿ ਆਪਨ ਸੰਗਿ ਰਾਚੁ ॥
تا کی گتِ مِتِ کہی ن جاءِ --	----	ਤਾ ਕੀ ਗਤਿ ਮਿਤਿ ਕਹੀ ਨ ਜਾਇ ॥
دُوسر ہوءِ ت سوجھی پاءِ --	----	ਦੂਸਰ ਹੋਇ ਤ ਸੋਝੀ ਪਾਇ ॥
تِس کا کییا سبھُ پروانُ --	----	ਤਿਸ ਕਾ ਕੀਆ ਸਭੁ ਪਰਵਾਨੁ ॥
گُرپرسادِ نانک اِہُ جانُ --7--	----	ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥
جو جانے تِس سدا سُکھُ ہوءِ --	----	ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥

آپِ مِلاۓ لئے پّربھُ سوءِ --	----	ਆਪਿ ਮਿਲਾਇ ਲਏ ਪ੍ਰਭੁ ਸੋਇ ॥
اوہُ دھنونّتُ کلونّتُ پتِونّتُ --	----	ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥
جِیون مُکتِ جِسُ رِدے بھگونّتُ --	----	ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
دھنّنُ دھنّنُ دھنّنُ جنُ آئِیا --	----	ਧੰਨੁ ਧੰਨੁ ਧੰਨੁ ਜਨੁ ਆਇਆ ॥
جِسُ پّرسادِ سبھُ جگتُ ترائِیا --	Page# [295]	ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
جن آون کا اِہے سُیاءُ --	----	ਜਨ ਆਵਨ ਕਾ ਇਹੈ ਸੁਆਉ ॥
جن کے سنّگِ چِتِ آوے ناءُ --	----	ਜਨ ਕੈ ਸੰਗਿ ਚਿਤਿ ਆਵੈ ਨਾਉ ॥
آپِ مُکتُ مُکتُ کرے سنّسارُ --	----	ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
نانک تِسُ جن کءُ سدا نمسکارُ --23--8--	----	ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥
سلوکُ --	----	ਸਲੋਕੁ ॥
پُورا پّربھُ آرادھِیا پُورا جا کا ناءُ --	----	ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
نانک پُورا پائِیا پُورے کے گُن گاءُ --1--	----	ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
اسٹپدی --	----	ਅਸਟਪਦੀ ॥
پُورے گُر کا سُنِ اُپدیسُ --	----	ਪੂਰੇ ਗੁਰ ਕਾ ਸੁਨਿ ਉਪਦੇਸੁ ॥
پاربّرہمُ نِکٹِ کرِ پیکھُ --	----	ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ساسِ ساسِ سِمرہُ گوبِنّد --	----	ਸਾਸਿ ਸਾਸਿ ਸਿਮਰਹੁ ਗੋਬਿੰਦ ॥

من انّتر کی اُترے چِنّد --	----	ਮਨ ਅੰਤਰ ਕੀ ਉਤਰੈ ਚਿੰਦ ॥
آس اِنت تِیاگہُ ترنّگ --	----	ਆਸ ਅਨਿਤ ਤਿਆਗਹੁ ਤਰੰਗ ॥
سنّت جنا کی دھُورِ من منّگ --	----	ਸੰਤ ਜਨਾ ਕੀ ਧੂਰਿ ਮਨ ਮੰਗ ॥
آپُ چھوڈِ بینتی کرہُ --	----	ਆਪੁ ਛੋਡਿ ਬੇਨਤੀ ਕਰਹੁ ॥
سادھسنّگِ اگنِ ساگرُ ترہُ --	----	ਸਾਧਸੰਗਿ ਅਗਨਿ ਸਾਗਰੁ ਤਰਹੁ ॥
ہرِ دھن کے بھرِ لیہُ بھنّڈار --	----	ਹਰਿ ਧਨ ਕੇ ਭਰਿ ਲੇਹੁ ਭੰਡਾਰ ॥
نانک گُر پُورے نمسکار --1--	----	ਨਾਨਕ ਗੁਰ ਪੂਰੇ ਨਮਸਕਾਰ ॥੧॥
کھیم کُسل سہج آننّد --	----	ਖੇਮ ਕੁਸਲ ਸਹਜ ਆਨੰਦ ॥
سادھسنّگِ بھجُ پرماننّد --	----	ਸਾਧਸੰਗਿ ਭਜੁ ਪਰਮਾਨੰਦ ॥
نرک نِوارِ اُدھارہُ جیء --	----	ਨਰਕ ਨਿਵਾਰਿ ਉਧਾਰਹੁ ਜੀਉ ॥
گُن گوبِنّد انمّرِت رسُ پیء --	----	ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
چِتِ چِتوہُ نارائِݨ ایک --	----	ਚਿਤਿ ਚਿਤਵਹੁ ਨਾਰਾਇਣ ਏਕ ॥
ایک رُوپ جا کے رنّگ انیک --	----	ਏਕ ਰੂਪ ਜਾ ਕੇ ਰੰਗ ਅਨੇਕ ॥
گوپال داموݩدر دِین دئِیال --	----	ਗੋਪਾਲ ਦਾਮੋਦਰ ਦੀਨ ਦਇਆਲ ॥
دُکھ بھنّجن پُورن کِرپال --	----	ਦੁਖ ਭੰਜਨ ਪੂਰਨ ਕਿਰਪਾਲ ॥
سِمرِ سِمرِ نامُ بارنّ بار --	----	ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
نانک جیء کا اِہے ادھار --2--	----	ਨਾਨਕ ਜੀਅ ਕਾ ਇਹੈ ਅਧਾਰ ॥੨॥
اُتم سلوک سادھ کے بچن --	----	ਉਤਮ ਸਲੋਕ ਸਾਧ ਕੇ ਬਚਨ ॥
امُلیک لال ایہِ رتن --	----	ਅਮੁਲੀਕ ਲਾਲ ਏਹਿ ਰਤਨ ॥

سُنت کماوت ہوت اُدھار -- ---- ਸੁਨਤ ਕਮਾਵਤ ਹੋਤ ਉਧਾਰ ॥
آپ ترے لوکہ نِستار -- ---- ਆਪਿ ਤਰੈ ਲੋਕਹ ਨਿਸਤਾਰ ॥
سپھل جیونُ سپھلُ تا کا سنگُ -- ---- ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
جا کےَ منِ لاگا ہرِ رنگُ -- ---- ਜਾ ਕੈ ਮਨਿ ਲਾਗਾ ਹਰਿ ਰੰਗੁ ॥
جےَ جےَ سبدُ اناہدُ واجےَ -- ---- ਜੈ ਜੈ ਸਬਦੁ ਅਨਾਹਦੁ ਵਾਜੈ ॥
سُنِ سُنِ اند کرے پربھُ گاجےَ -- ---- ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
پرگٹے گُپال مہانْت کےَ ماتھے -- ---- ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
نانک اُدھرے تِن کےَ ساتھے --3-- ---- ਨਾਨਕ ਉਧਰੇ ਤਿਨ ਕੈ ਸਾਥੇ ॥੩॥
سرنِ جوگُ سُنِ سرنی آئے -- ---- ਸਰਨਿ ਜੋਗੁ ਸੁਨਿ ਸਰਨੀ ਆਏ ॥
کرِ کِرپا پربھ آپ مِلائے -- ---- ਕਰਿ ਕਿਰਪਾ ਪ੍ਰਭ ਆਪ ਮਿਲਾਏ ॥
مِٹِ گئے بَیر بھئے سبھ رین -- ---- ਮਿਟਿ ਗਏ ਬੈਰ ਭਏ ਸਭ ਰੇਨ ॥
انمرِت نامُ سادھسنگِ لَین -- ---- ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
سُپرسنّ بھئے گُردیو -- ---- ਸੁਪ੍ਰਸੰਨ ਭਏ ਗੁਰਦੇਵ ॥
پُورن ہوئی سیوک کی سیو -- ---- ਪੂਰਨ ਹੋਈ ਸੇਵਕ ਕੀ ਸੇਵ ॥
[1]زنجال- | آل جنّجال[1] بِکار تے رہتے -- ---- ਆਲ ਜੰਜਾਲ ਬਿਕਾਰ ਤੇ ਰਹਤੇ ॥
رام نام سُنِ رسنا کہتے -- ---- ਰਾਮ ਨਾਮ ਸੁਨਿ ਰਸਨਾ ਕਹਤੇ ॥
کرِ پرسادُ دئِیا پربھِ دھاری -- ---- ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
نانک نِبہی کھیپ ہماری --4-- ---- ਨਾਨਕ ਨਿਬਹੀ ਖੇਪ ਹਮਾਰੀ ॥੪॥
پربھ کی اُستتِ کرہُ سنّت مِیت -- ---- ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥

ساوودھان ایکاگر چیت --	----	ਸਾਵਧਾਨ ਏਕਾਗਰ ਚੀਤ ॥
سکھمنی سہج گوبِنّد گُن نام --	----	ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
جِسُ مَنِ بسے سُ ہوت نِدھان --	----	ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
سرب اِچھا تا کی پُورن ہوءِ --	----	ਸਰਬ ਇਛਾ ਤਾ ਕੀ ਪੂਰਨ ਹੋਇ ॥
پّردھان پُرکھُ پّرگٹُ سبھ لوءِ --	----	ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
سبھ تے اُوچ پاۓ استھانُ --	----	ਸਭ ਤੇ ਊਚ ਪਾਏ ਅਸਥਾਨੁ ॥
بہُرِ ن ہووے آون جانُ --	----	ਬਹੁਰਿ ਨ ਹੋਵੈ ਆਵਨ ਜਾਨੁ ॥
ہرِ دھنُ کھاٹِ چلے جنُ سوءِ --	----	ਹਰਿ ਧਨੁ ਖਾਟਿ ਚਲੈ ਜਨੁ ਸੋਇ ॥
نانک جِسہِ پراپتِ ہوءِ --5--	----	ਨਾਨਕ ਜਿਸਹਿ ਪਰਾਪਤਿ ਹੋਇ ॥੫॥
کھیم سانْتِ رِدھِ نو نِدھِ --	----	ਖੇਮ ਸਾਂਤਿ ਰਿਧਿ ਨਵ ਨਿਧਿ ॥
بُدھِ گیانُ سرب تہ سِدھِ --	----	ਬੁਧਿ ਗਿਆਨੁ ਸਰਬ ਤਹ ਸਿਧਿ ॥
بِدیا تپُ جوگُ پّربھ دھیانُ --	----	ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
گیانُ سّریسٹ اُوتم اِسنانُ --	Page# [296]	ਗਿਆਨੁ ਸ੍ਰੇਸਟ ਊਤਮ ਇਸਨਾਨੁ ॥
چارِ پدارتھ کمل پّرگاس --	----	ਚਾਰਿ ਪਦਾਰਥ ਕਮਲ ਪ੍ਰਗਾਸ ॥
سبھ کے مدھِ سگل تے اُداس --	----	ਸਭ ਕੈ ਮਧਿ ਸਗਲ ਤੇ ਉਦਾਸ ॥
سُندرُ چترُ تت کا بیتا --	----	ਸੁੰਦਰੁ ਚਤੁਰੁ ਤਤ ਕਾ ਬੇਤਾ ॥
سمدرسی ایک دّرِسٹیتا --	----	ਸਮਦਰਸੀ ਏਕ ਦ੍ਰਿਸਟੇਤਾ ॥
اِہ پھل تِس جن کے مُکھِ بھنے --	----	ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
گُر نانک نام بچن مَنِ سُنے --6--	----	ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥

اِہ نِدھانُ جپےَ من کوءِ -- ---- ਇਹੁ ਨਿਧਾਨੁ ਜਪੈ ਮਨਿ ਕੋਇ ॥
سبھ جُگ مہِ تا کی گتِ ہوءِ -- ---- ਸਭ ਜੁਗ ਮਹਿ ਤਾ ਕੀ ਗਤਿ ਹੋਇ ॥
گُنڑ گوبِنّد نام دھُنِ بانڑی -- ---- ਗੁਣ ਗੋਬਿੰਦ ਨਾਮ ਧੁਨਿ ਬਾਣੀ ॥
سِمرِت ساسترّ بید بکھانڑی -- ---- ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
سگل متانْت کیول ہرِ نام -- ---- ਸਗਲ ਮਤਾਂਤ ਕੇਵਲ ਹਰਿ ਨਾਮ ॥
گوبِنّد بھگت کے من بِسرّام -- ---- ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
کوٹِ اپرّادھ سادھسنّگِ مٹےَ -- ---- ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
سنّت کرِپا تے جم تے چھُٹےَ -- ---- ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
جا کےَ مستکِ کرم پرّبھِ پائے -- ---- ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
سادھ سرنْڑ نانک تے آئے --7-- ---- ਸਾਧ ਸਰਣਿ ਨਾਨਕ ਤੇ ਆਏ ॥੭॥
جِسُ منِ بسےَ سُنےَ لاءِ پرّیتِ -- ---- ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
تِسُ جن آوےَ ہرِ پرّبھُ چیتِ -- ---- ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
جنم مرن تا کا دُوکھُ نِوارے -- ---- ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
دُلبھ دیہ تتکال اُدھارے -- ---- ਦੁਲਭ ਦੇਹ ਤਤਕਾਲ ਉਧਾਰੈ ॥
نِرمل سوبھا انّمرِت تا کی بانی -- ---- ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
ایکُ نامُ من ماہِ سمانی -- ---- ਏਕੁ ਨਾਮੁ ਮਨ ਮਾਹਿ ਸਮਾਨੀ ॥
دُوکھ روگ بنسے بھےَ بھرم -- ---- ਦੂਖ ਰੋਗ ਬਿਨਸੇ ਭੈ ਭਰਮ ॥
سادھ نام نِرمل تا کے کرم -- ---- ਸਾਧ ਨਾਮ ਨਿਰਮਲ ਤਾ ਕੇ ਕਰਮ ॥
سبھ تے اُوچ تا کی سوبھا بنی -- ---- ਸਭ ਤੇ ਊਚ ਤਾ ਕੀ ਸੋਭਾ ਬਨੀ ॥

ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥	----	نانکؕ اِہ گُنؕ نامُ سُکھمنی ــ8ــ24ــ
ਥਿਤੀ ਗਉੜੀ ਮਹਲਾ ੫ ॥	----	تھِتی گئُڑی مہلا[1] 5 ــ | [1]محلاـ
ਸਲੋਕੁ ॥	----	سلوکُ ــ
ੴ ਸਤਿਗੁਰ ਪ੍ਰਸਾਦਿ ॥	----	ੴ ستِگُر پ٘رسادِ ــ
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥	----	جلِ تھلِ مہِیئلِ پوُرِیا سُیامی سِرجنہارُ ــ
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥	----	انِک بھانْتِ ہوءِ پسرِیا نانکؕ ایکنّکارُ ــ1ــ
ਪਉੜੀ ॥	----	پئُڑی ــ
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥	----	ایکم ایکنّکارُ پ٘ربھُ کرءُ بنّدنا دھِیاءِ ــ
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥	----	گُنؕ گوبِنّد گُپال پ٘ربھ سرنِ پرءُ ہرِ راءِ ــ
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥	----	تا کی آس کلِیانؕ سُکھ جا تے سبھُ کچھُ ہوءِ ــ
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥	----	چارِ کُنّٹ دہ دِس بھ٘رمِئو تِسُ بِنُ اورُ ن کوءِ ــ

بید پُران سِمرِت سُنے بہُ بِدھِ کرءُ بِچارُ --	----	ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥
پتِت اُدھارن بھے ہرن سُکھ ساگر نِرنّکار --	----	ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
داتا بھُگتا دینہارُ تِس بِنُ اورُ ن جاءِ --	----	ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
جو چاہہِ سوئی مِلے نانک ہرِ گُن گاءِ --1--	----	ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
گوبِنّد جس گائیۓ ہرِ نیت --	----	ਗੋਬਿੰਦ ਜਸੁ ਗਾਈਐ ਹਰਿ ਨੀਤ ॥
مِل بھجیۓ سادھسنّگِ میرے مِیت --1-- رہاءُ --	----	ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥
سلوکُ --	----	ਸਲੋਕੁ ॥
کرءُ بنّدنا انِک وار سرن پرءُ ہرِ راءِ --	----	ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
بھّرمُ کٹیۓ نانک سادھسنّگِ دُتِیا بھاءُ مِٹاءِ --2--	----	ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥
پئُڑی --	----	ਪਉੜੀ ॥
دُتِیا دُرمت دُورِ کرِ گُر سیوا کرِ نیت --	----	ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥

رام رتنُ منِ تنِ بسے تجِ کامُ کرودھُ لوبھُ میت --	----	ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥
مرنُ مٹےَ جیونُ ملے بنسہِ سگل کلیس --	----	ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥
آپُ تجہُ گوبِند بھجہُ بھاءُ بھگتِ پرویس --	----	ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥
لابھُ ملےَ توٹا ہِرے ہرِ درگہ پتونّت --	Page# [297]	ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥
رام نام دھنُ سنّچوے ساچ ساہ بھگونّت --	----	ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥
اُوٹھت بَیٹھت ہرِ بھجہُ سادھو سنّگِ پریِت --	----	ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥
نانک دُرمتِ چھُٹِ گئی پاربّرہم بسے چیِتِ --2--	----	ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥
سلوکُ --	----	ਸਲੋਕੁ ॥
تِنِ بِیاپہِ جگت کءُ تُرییا پاوے کوءِ --	----	ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
نانک سنّت نِرمل بھۓ جِن منِ وسِیا سوءِ --3--	----	ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥

ਪਉੜੀ ॥	----	پئُڑی --
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥	----	ترِتیِیا ترَے گُݨ کھےَ پھل کب اُتم کب نیِچُ --
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥	----	نرک سُرگ بھ٘رمتءُ گھݨو سدا سنّگھارے میِچُ --
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥	----	ہرکھ سوگ سہسا سنّسارُ ہءُ ہءُ کرت بِہاءِ --
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥	----	جِنِ کیِئے تِسہِ ن جاݨنی چِتوہِ انِک اُپاءِ --
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥	----	آدھِ بِیادھِ اُپادھِ رس کبہُ ن تُوٹےَ تاپ --
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥	----	پارب٘رہم پُورن دھنی نہ بُوجھےَ پرتاپ --
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥	----	موہ بھرم بُوڑت گھݨو مہا نرک مہِ واس --
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥	----	کرِ کِرپا پ٘ربھ راکھِ لیہُ نانک تیری آس --3--
ਸਲੋਕੁ ॥	----	سلوکُ --

چتُر سیاݨا سُگھڑُ سوءِ جِن تجِیا ابھِمانُ --	----	ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥
چارِ پدارتھ اسٹ سِدھِ بھجُ نانک ہرِ نامُ --4--	----	ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥
پئُڑی --	----	ਪਉੜੀ ॥
چترُتھِ چارے بید سُݨِ سودھِئو تتُ بیچارُ --	----	ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥
سرب کھیم کلیاݨ نِدھِ رام نامُ جپ سارُ --	----	ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥
نرک نِوارے دُکھ ہرے تُوٹہِ انِک کلیس --	----	ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥
مِیچُ ہُٹے جم تے چھُٹے ہرِ کیِرتن پرویس --	----	ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥
بھءُ بِنسے انمّرِتُ رسے رنگِ رتے نِرنّکار --	----	ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥
دُکھ دارِد اپوِتّرتا ناسہِ نام ادھار --	----	ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥
سُرِ نر مُنِ جن کھوجتے سُکھ ساگر گوپال --	----	ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥

مَنُ نِرملُ مُکھُ اُوجلا ہوءِ نانک سادھ روال --4--	----	ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥
سلوکُ --	----	ਸਲੋਕੁ ॥
پنّچ بِکار من مہِ بسے راچے مائِیا سنّگِ --	----	ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
سادھسنّگِ ہوءِ نِرملا نانک پ٘ربھ کےَ رنّگِ --5--	----	ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥
پئُڑی --	----	ਪਉੜੀ ॥
پنّچمِ پنّچ پ٘ردھان تے جِہ جانِئو پرپنّچُ --	----	ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥
کسم باس بہُ رنّگُ گھنھو سبھ مِتھِیا بلبنّچُ --	----	ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥
نہ جاپےَ نہ بُوجھیئےَ نہ کچھُ کرت بیچارُ --	----	ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥
سُیاد موہ رس بیدھِئو اگِیانِ رچِئو سنّسارُ --	----	ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥
جنم مرنھ بہُ جونِ بھ٘رمنھ کینے کرم انیک --	----	ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥

رچنہارُ نہ سِمرِئو مَنِ ن بِچارِ بِبیک --	----	ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥
بھاءُ بھگتِ بھگوان سنّگِ مائِیا لِپت ن رنّچ --	----	ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥
نانک بِرلے پائِیئہِ جو ن رچہِ پرپنّچ --5--	----	ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥
سلوکُ --	----	ਸਲੋਕੁ ॥
کھٹ ساسترّ اُوچَو کہہِ انّتُ ن پاراوار --	----	ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥
بھگت سوہہِ گُنْ گاوتے نانک پّربھ کے دُیار --6--	----	ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥
پئُڑی --	----	ਪਉੜੀ ॥
کھسٹمِ کھٹ ساسترّ کہہِ سِمرِّتِ کتھہِ انیک --	----	ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥
اُوتمُ اُوچَو پاربرّہمُ گُنْ انّتُ ن جانْہِ سیکھ --	Page# [298]	ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥
نارد مُنِ جن سُک بِیاس جسُ گاوت گوبِند --	----	ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥

رس گیدھے ہرِ سِءُ بِیدھے
بھگت رچے بھگونّت --

ਰਸ ਗੀਧੇ ਹਰਿ ਸਿਉ ਬੀਧੇ
ਭਗਤ ਰਚੇ ਭਗਵੰਤ ॥

موہ مان بھّرمُ بِنسِئو
پائی سرنِ دئِیال --

ਮੋਹ ਮਾਨ ਭ੍ਰਮੁ ਬਿਨਸਿਓ
ਪਾਈ ਸਰਨਿ ਦਇਆਲ ॥

چرن کمل منِ تنِ بسے
درسنُ دیکھِ نِہال --

ਚਰਨ ਕਮਲ ਮਨਿ ਤਨਿ ਬਸੇ
ਦਰਸਨੁ ਦੇਖਿ ਨਿਹਾਲ ॥

لابھُ ملےَ توٹا ہِرے
سادھسنّگِ لِو لاءِ --

ਲਾਭੁ ਮਿਲੈ ਤੋਟਾ ਹਿਰੈ
ਸਾਧਸੰਗਿ ਲਿਵ ਲਾਇ ॥

کھاٹِ کھجانا[1] گُنٖ نِدھِ ہرے
نانک نامُ دھِیاءِ --6--

ਖਾਟਿ ਖਜਾਨਾ ਗੁਣ ਨਿਧਿ ਹਰੇ
ਨਾਨਕ ਨਾਮੁ ਧਿਆਇ ॥੬॥

[1] خزانا۔

سلوکُ --

ਸਲੋਕੁ ॥

سنّت منّڈل ہرِ جسُ کتھِ
بولِہِ ستِ سُبھاءِ --

ਸੰਤ ਮੰਡਲ ਹਰਿ ਜਸੁ ਕਥਹਿ
ਬੋਲਹਿ ਸਤਿ ਸੁਭਾਇ ॥

نانک منُ سنّتوکھیۓَ
ایکسُ سِءُ لِو لاءِ --7--

ਨਾਨਕ ਮਨੁ ਸੰਤੋਖੀਐ
ਏਕਸੁ ਸਿਉ ਲਿਵ ਲਾਇ ॥੭॥

پئُڑی --

ਪਉੜੀ ॥

سپتمِ سنّچہُ نام دھنُ
ٹُوٹِ ن جاہِ بھنّڈار --

ਸਪਤਮਿ ਸੰਚਹੁ ਨਾਮ ਧਨੁ
ਟੂਟਿ ਨ ਜਾਹਿ ਭੰਡਾਰ ॥

ਸੰਤਸੰਗਤਿ ਮਹਿ ਪਾਈਐ
ਅੰਤੁ ਨ ਪਾਰਾਵਾਰ ॥

سنتسنگتِ مہِ پائیۓ
انَتُ ن پاراوار --

ਆਪੁ ਤਜਹੁ ਗੋਬਿੰਦ ਭਜਹੁ
ਸਰਨਿ ਪਰਹੁ ਹਰਿ ਰਾਇ ॥

آپُ تجہُ گوبِنّد بھجہُ
سرنِ پرہُ ہرِ راءِ --

ਦੂਖ ਹਰੈ ਭਵਜਲੁ ਤਰੈ
ਮਨ ਚਿੰਦਿਆ ਫਲੁ ਪਾਇ ॥

دُوکھ ہرے بھوجلُ ترے
من چِندِیا پھلُ پاءِ --

ਆਠ ਪਹਰ ਮਨਿ ਹਰਿ ਜਪੈ
ਸਫਲੁ ਜਨਮੁ ਪਰਵਾਣੁ ॥

آٹھ پہر منِ ہرِ جپےَ
سپھلُ جنمُ پرواݨُ --

ਅੰਤਰਿ ਬਾਹਰਿ ਸਦਾ ਸੰਗਿ
ਕਰਣੈਹਾਰੁ ਪਛਾਣੁ ॥

انترِ باہرِ سدا سنگِ
کرنَیہارُ پچھاݨُ --

ਸੋ ਸਾਜਨੁ ਸੋ ਸਖਾ ਮੀਤੁ
ਜੋ ਹਰਿ ਕੀ ਮਤਿ ਦੇਇ ॥

سو ساجنُ سو سکھا میِتُ
جو ہرِ کی متِ دےءِ --

ਨਾਨਕ ਤਿਸੁ ਬਲਿਹਾਰਣੈ
ਹਰਿ ਹਰਿ ਨਾਮੁ ਜਪੇਇ ॥੭॥

نانک تِسُ بلِہارݨےَ
ہرِ ہرِ نامُ جپےءِ --7--

ਸਲੋਕੁ ॥

سلوکُ --

ਆਠ ਪਹਰ ਗੁਨ ਗਾਈਅਹਿ
ਤਜੀਅਹਿ ਅਵਰਿ ਜੰਜਾਲ ॥

آٹھ پہر گُن گائیئہِ
تجِیئہِ اورِ جنّجال[1] --

[1] زنجال-

ਜਮਕੰਕਰੁ ਜੋਹਿ ਨ ਸਕਈ
ਨਾਨਕ ਪ੍ਰਭੂ ਦਇਆਲ ॥੮॥

جمکنّکرُ جوہِ ن سکئی
نانک پْربھُو دئِیال --8--

پئُڑی --	----	ਪਉੜੀ ॥
اسٹمی اسٹ سِدھِ نو نِدھِ --	----	ਅਸਟਮੀ ਅਸਟ ਸਿਧਿ ਨਵ ਨਿਧਿ ॥
سگل پدارتھ پُورن بُدھِ --	----	ਸਗਲ ਪਦਾਰਥ ਪੂਰਨ ਬੁਧਿ ॥
کول پرّگاس سدا آننّد --	----	ਕਵਲ ਪ੍ਰਗਾਸ ਸਦਾ ਆਨੰਦ ॥
نِرمل رِیتِ نِرودھر منّت --	----	ਨਿਰਮਲ ਰੀਤਿ ਨਿਰੋਧਰ ਮੰਤ ॥
سگل دھرم پوتّر اِسنانُ --	----	ਸਗਲ ਧਰਮ ਪਵਿਤ੍ਰ ਇਸਨਾਨੁ ॥
سبھ مہِ اُوچ بِسیکھ گِیانُ --	----	ਸਭ ਮਹਿ ਊਚ ਬਿਸੇਖ ਗਿਆਨੁ ॥
ہرِ ہرِ بھجنُ پُورے گُر سنّگِ --	----	ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥
جپ ترِیئَے نانک نام ہرِ رنّگِ --8--	----	ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥
سلوکُ --	----	ਸਲੋਕੁ ॥
نارائِنُ نہ سِمرِئو موہِئو سُیاد بِکار --	----	ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥
نانک نامِ بِسارِئے نرک سُرگ اوتار --9--	----	ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥
پئُڑی --	----	ਪਉੜੀ ॥
نئُمی نوے چھِدّر اپوِیت --	----	ਨਉਮੀ ਨਵੇ ਛਿਦ੍ਰ ਅਪਵੀਤ ॥
ہرِ نامُ ن جپہِ کرت بِپرِیتِ --	----	ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥
پر ترِء رمہِ بکہِ سادھ نِنّد --	----	ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥
کرن ن سُنہی ہرِ جسُ بِنّد --	----	ਕਰਨ ਨ ਸੁਨਹੀ ਹਰਿ ਜਸੁ ਬਿੰਦ ॥

ہِرہِ پر دربُ اُدر کےَ تائی --	----	ਹਿਰਹਿ ਪਰ ਦਰਬੁ ਉਦਰ ਕੈ ਤਾਈ ॥
اگنِ ن نِورے ترِسنا ن بُجھائی --	----	ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥
ہرِ سیوا بِنُ ایہ پھل لاگے --	----	ਹਰਿ ਸੇਵਾ ਬਿਨੁ ਏਹ ਫਲ ਲਾਗੇ ॥
نانک پّربھ بِسرت مرِ جمہِ ابھاگے --9--	----	ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥
سلوکُ --	----	ਸਲੋਕੁ ॥
دس دِس کھوجت مےَ پھِرِئو جت دیکھؤ تت سوءِ --	----	ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
منُ بسِ آوے نانکا جے پُورن کِرپا ہوءِ --10--	----	ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥
پئُڑی --	----	ਪਉੜੀ ॥
دسمی دس دُیار بسِ کینے --	----	ਦਸਮੀ ਦਸ ਦੁਆਰ ਬਸਿ ਕੀਨੇ ॥
منِ سنّتوکھُ نام جپِ لینے --	----	ਮਨਿ ਸੰਤੋਖੁ ਨਾਮ ਜਪਿ ਲੀਨੇ ॥
کرنی سُنئیے جسُ گوپال --	----	ਕਰਨੀ ਸੁਨੀਐ ਜਸੁ ਗੋਪਾਲ ॥
نَینی پیکھت سادھ دئیال --	----	ਨੈਨੀ ਪੇਖਤ ਸਾਧ ਦਇਆਲ ॥
رسنا گُن گاوے بیئنّت --	----	ਰਸਨਾ ਗੁਨ ਗਾਵੈ ਬੇਅੰਤ ॥
من مہِ چِتوے پُورن بھگونّت --	----	ਮਨ ਮਹਿ ਚਿਤਵੈ ਪੂਰਨ ਭਗਵੰਤ ॥
ہست چرن سنّت ٹہل کمائیے --	Page# [299]	ਹਸਤ ਚਰਨ ਸੰਤ ਟਹਲ ਕਮਾਈਐ ॥

نانکُ اِہُ سنّجمُ پّربھ کِرپا پائیئَ --10--	----	ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥
سلوکُ --	----	ਸਲੋਕੁ ॥
ایکو ایکُ بکھانیئَ بِرلا جانڑئَ سّوادُ --	----	ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥
گُنڑ گوبِنّد ن جانڑیئَ نانکُ سبھُ بِسمادُ --11--	----	ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥
پئُڑی --	----	ਪਉੜੀ ॥
ایکادسی نِکٹِ پیکھہُ ہرِ رامُ --	----	ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥
اِنّدری بسِ کرِ سُنڑہُ ہرِ نامُ --	----	ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥
منِ سنّتوکھ سرب جیء دِئیا --	----	ਮਨਿ ਸੰਤੋਖ ਸਰਬ ਜੀਅ ਦਇਆ ॥
اِن بِدھِ برتُ سنّپُورن بھِئیا --	----	ਇਨ ਬਿਧਿ ਬਰਤੁ ਸੰਪੂਰਨ ਭਇਆ ॥
دھاوت منُ راکھےَ اِک ٹھاءِ --	----	ਧਾਵਤ ਮਨੁ ਰਾਖੈ ਇਕ ਠਾਇ ॥
منُ تنُ سُدھُ جپت ہرِ ناءِ --	----	ਮਨੁ ਤਨੁ ਸੁਧੁ ਜਪਤ ਹਰਿ ਨਾਇ ॥
سبھ مہِ پُورِ رہے پاربّرہم --	----	ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥
نانک ہرِ کیِرتنُ کرِ اٹل ایہُ دھرم --11--	----	ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥
سلوکُ --	----	ਸਲੋਕੁ ॥

دُرمتِ ہری سیوا کری بھیٹے سادھ کرِپال --	----	ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥
نانک پرّبھ سِ ءُ مِلِ رہے بنسے سگل جنّجال[1] --12--	----	ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥
پئُڑی --	----	ਪਉੜੀ ॥
دُیادسی دانُ نامُ اِسنانُ --	----	ਦੁਆਦਸੀ ਦਾਨੁ ਨਾਮੁ ਇਸਨਾਨੁ ॥
ہرِ کی بھگتِ کرہُ تجِ مانُ --	----	ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥
ہرِ انمّرِت پان کرہُ سادھسنّگِ --	----	ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥
من ترّپتاسےَ کِیرتن پرّبھ رنّگِ --	----	ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥
کومل باڑٰی سبھ کءُ سنّتوکھےَ --	----	ਕੋਮਲ ਬਾਣੀ ਸਭ ਕਉ ਸੰਤੋਖੈ ॥
پنّچ بھو آتما ہرِ نام رسِ پوکھےَ --	----	ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥
گُر پوُرے تے ایہ نِہچءُ پائیئےَ --	----	ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥
نانک رام رمت پھِرِ جونِ ن آئیئےَ --12--	----	ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥
سلوکُ --	----	ਸਲੋਕੁ ॥
تِینِ گُڑٰا مہِ بیاپِیا پوُرن ہوت ن کام --	----	ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥
پتِت اُدھارڑُٰ منِ بسےَ نانک چھوٗٹےَ نام --13--	----	ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥

[1] زنّجال-

پئُڑی --	----	ਪਉੜੀ ॥
ترِّدسی تِین تاپ سنّسار --	----	ਤ੍ਰਉਦਸੀ ਤੀਨਿ ਤਾਪ ਸੰਸਾਰ ॥
آوت جات نرک اوتار --	----	ਆਵਤ ਜਾਤ ਨਰਕ ਅਵਤਾਰ ॥
ہرِ ہرِ بھجنُ ن من مہِ آئِئو --	----	ਹਰਿ ਹਰਿ ਭਜਨੁ ਨ ਮਨ ਮਹਿ ਆਇਓ ॥
سُکھ ساگر پرّبھُ نِمکھ ن گائِئو --	----	ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ ॥
ہرکھ سوگ کا دیہ کرِ بادھِئو --	----	ਹਰਖ ਸੋਗ ਕਾ ਦੇਹ ਕਰਿ ਬਾਧਿਓ ॥
دِیرگھ روگُ مائِیا آسادھِئو --	----	ਦੀਰਘ ਰੋਗੁ ਮਾਇਆ ਆਸਾਧਿਓ ॥
دِنہِ بِکار کرت سرّمُ پائِئو --	----	ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥
نَینی نِید سُپن برڑائِئو --	----	ਨੈਨੀ ਨੀਦ ਸੁਪਨ ਬਰੜਾਇਓ ॥
ہرِ بِسرت ہووت ایہ ہال[1] -- | [1]حال-	----	ਹਰਿ ਬਿਸਰਤ ਹੋਵਤ ਏਹ ਹਾਲ ॥
سرنِ نانک پرّبھ پُرکھ دئِیال --13--	----	ਸਰਨਿ ਨਾਨਕ ਪ੍ਰਭ ਪੁਰਖ ਦਇਆਲ ॥੧੩॥
سلوکُ --	----	ਸਲੋਕੁ ॥
چارِ کُنّٹ چئُدہ بھون سگل بِیاپت رام --	----	ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥
نانک اُون ن دیکھیئَے پُورن تا کے کام --14--	----	ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥੧੪॥
پئُڑی --	----	ਪਉੜੀ ॥
چئُدہِ چارِ کُنّٹ پرّبھ آپ --	----	ਚਉਦਹਿ ਚਾਰਿ ਕੁੰਟ ਪ੍ਰਭ ਆਪ ॥
سگل بھون پُورن پرتاپ --	----	ਸਗਲ ਭਵਨ ਪੂਰਨ ਪਰਤਾਪ ॥

دسے دِسا روِیا پّربھُ ایکُ --	----	ਦਸੇ ਦਿਸਾ ਰਵਿਆ ਪ੍ਰਭੁ ਏਕੁ ॥
دھرنِ اکاس سبھ مہِ پّربھ پیکھُ --	----	ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥
جل تھل بن پربت پاتال --	----	ਜਲ ਥਲ ਬਨ ਪਰਬਤ ਪਾਤਾਲ ॥
پریسّور تہ بسہِ دئِیال --	----	ਪਰਮੇਸ੍ਵਰ ਤਹ ਬਸਹਿ ਦਇਆਲ ॥
سُوکھم استھُول سگل بھگوان --	----	ਸੂਖਮ ਅਸਥੂਲ ਸਗਲ ਭਗਵਾਨ ॥
نانک گُرمُکھِ بّرہمُ پچھان --14--	----	ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥੧੪॥
سلوکُ --	----	ਸਲੋਕੁ ॥
آتمُ جِیتا گُرمتی گُݨ گاۓ گوبِنّد --	----	ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥
سنّت پّرسادی بھےَ مٹے نانک بِنسی چِنّد --15--	----	ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥
پئُڑی --	----	ਪਉੜੀ ॥
اماوس آتم سُکھی بھۓ سنّتوکھُ دِییا گُردیو --	----	ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥
منُ تنُ سِیتلُ سانْتِ سہج لاگا پّربھ کی سیو --	Page# [300]	ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥
ٹُوٹے بنّدھن بہُ بِکار سپھل پُورن تا کے کام --	----	ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥

دُرمتِ مِٹی ہئُمےَ چھُٹی سِمرت ہرِ کو نام --	----	ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥
سرنِ گہی پاربّرہم کی مِٹیا آوا گون --	----	ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥
آپِ تریا کُٹنّب سِءُ گُنڑ گُبِنّد پرّبھ رون --	----	ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
ہرِ کی ٹہل کماوڑنی جپیۓ پرّبھ کا نامُ --	----	ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥
گُر پُورے تے پائِیا نانک سُکھ بِسّرامُ --15--	----	ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥
سلوکُ --	----	ਸਲੋਕੁ ॥
پُورنُ کبہُ ن ڈولتا پُورا کِیا پرّبھ آپِ --	----	ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
دِنُ دِنُ چڑےَ سوائِیا نانک ہوت ن گھاٹِ --16--	----	ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥
پئُڑی --	----	ਪਉੜੀ ॥
پُورنما پُورن پرّبھ ایکُ کرنڑ کارنڑ سمرتھُ --	----	ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥

جی ء جنّت دئِیال پُرکھُ سبھ اُوپرِ جا کا ہتھُ --	ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥
گُنڑ نِدھان گوبِنّد گُر کِیا جا کا ہوءِ --	ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥
انّترجامی پّربھُ سُجانُ الکھ نِرنّجن سوءِ --	ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥
پاربّرہمُ پریسرو سبھ بِدھِ جانڑنہار --	ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥
سنّت سہائی سرنِ جوگُ آٹھ پہر نمسکار --	ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥
اکتھ کتھا نہ بُوجھیۓ سِمرہُ ہرِ کے چرن --	ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥
پتت اُدھارن اناتھ ناتھ نانک پّربھ کی سرن --16--	ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥
سلوکُ --	ਸਲੋਕੁ ॥
دُکھ بنسے سہسا گئِیو سرنِ گہی ہرِ راءِ --	ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥
منِ چِنّدے پھل پائِیا نانک ہرِ گُن گاءِ --17--	ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥

پئُڑی --

ਪਉੜੀ ॥

کوئی گاوے کو سُنٹے
کوئی کرے بیچارُ --

ਕੋਈ ਗਾਵੈ ਕੋ ਸੁਣੈ
ਕੋਈ ਕਰੈ ਬੀਚਾਰੁ ॥

کو اُپدسے کو دِرڑے
تِس کا ہوءِ اُدھارُ --

ਕੋ ਉਪਦੇਸੈ ਕੋ ਦ੍ਰਿੜੈ
ਤਿਸ ਕਾ ਹੋਇ ਉਧਾਰੁ ॥

کِلبِکھ کاٹے ہوءِ نِرملا
جنم جنم مل جاءِ --

ਕਿਲਬਿਖ ਕਾਟੈ ਹੋਇ ਨਿਰਮਲਾ
ਜਨਮ ਜਨਮ ਮਲੁ ਜਾਇ ॥

ہلتِ پلتِ مُکھُ اُوجلا
نہ پوہے تِس ماءِ --

ਹਲਤਿ ਪਲਤਿ ਮੁਖੁ ਊਜਲਾ
ਨਹ ਪੋਹੈ ਤਿਸੁ ਮਾਇ ॥

سو سُرتا سو بَیسنو
سو گِیانی دھنونّتُ --

ਸੋ ਸੁਰਤਾ ਸੋ ਬੈਸਨੋ
ਸੋ ਗਿਆਨੀ ਧਨਵੰਤੁ ॥

سو سُورا کُلونّتُ سوءِ
جِن بھجِیا بھگونّتُ --

ਸੋ ਸੂਰਾ ਕੁਲਵੰਤੁ ਸੋਇ
ਜਿਨਿ ਭਜਿਆ ਭਗਵੰਤੁ ॥

کھتّری بّرہامنُ سُودُ بَیسُ
اُدھرے سِمرِ چنّڈال --

ਖਤ੍ਰੀ ਬ੍ਰਹਮਣੁ ਸੂਦੁ ਬੈਸੁ
ਉਧਰੈ ਸਿਮਰਿ ਚੰਡਾਲ ॥

جِن جانِئو پّربھُ آپنا
نانک تِسہِ روال --17--

ਜਿਨਿ ਜਾਨਿਓ ਪ੍ਰਭੁ ਆਪਨਾ
ਨਾਨਕ ਤਿਸਹਿ ਰਵਾਲ ॥੧੭॥

گئُڑی کی وار مہلا[1] 4 -- | [1]محلا-

ਗਉੜੀ ਕੀ ਵਾਰ ਮਹਲਾ ੪ ॥

ੴ سِتگُر پّرسادِ --

ੴ ਸਤਿਗੁਰ ਪ੍ਰਸਾਦਿ ॥

سلوک م: 4 --	----	ਸਲੋਕ ਮਃ ੪ ॥
ستِگُر پُرکھُ دئِیالُ ہےَ جِس نوُ سمتُ سبھُ کوءِ --	----	ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
ایک دِرسٹ کرِ دیکھدا من بھاونی تے سِدھِ ہوءِ --	----	ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥
ستِگُر وِچِ انّمرِتُ ہےَ ہرِ اُتمُ ہرِ پدُ سوءِ --	----	ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥
نانک کِرپا تے ہرِ دھِیائیِئےَ گُرمُکھِ پاوے کوءِ --1--	----	ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥
م: 4 --	----	ਮਃ ੪ ॥
ہئُمےَ مائِیا سبھ بِکھُ ہےَ نِت جگِ توٹا سنّسارِ --	----	ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥
لاہا ہرِ دھنُ کھٹِیا گُرمُکھِ سبدُ وِیچارِ --	----	ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥
ہئُمےَ مَیلُ بِکھُ اُترےَ ہرِ انّمرِتُ ہرِ اُر دھارِ --	----	ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
سبھِ کارج تِن کے سِدھِ ہہِ جِن گُرمُکھِ کِرپا دھارِ --	Page# [301]	ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥

نانک جو دھُرِ ملے سے مِل رہے ہرِ میلے سِرجنْہارِ --2--	----	ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥
پئُڑی --	----	ਪਉੜੀ ॥
تُو سچا ساہِبُ[1] سچ ہےَ سچ سچا گوسائی -- | صاحِبُ[1]-	----	ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
تُدھنو سبھ دھیائِدی سبھ لگےَ تیری پائی --	----	ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥
تیری سِپھتِ[1] سُیالِءُ سرُوپ ہےَ جِن کیِتی تِس پارِ لگھائی -- | صِفتِ[1]-	----	ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥
گُرمُکھا نو پھل پائِدا سچِ نامِ سمائی --	----	ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥
وڈّے میرے ساہِبا[1] وڈّی تیری وڈِیائی --1-- | صاحِبا[1]-	----	ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥
سلوک م: 4 --	----	ਸਲੋਕ ਮਃ ੪ ॥
وِنُ ناوے ہورُ سلاہنْا[1] سبھ بولنُ پھکا ساد -- | سلاحنْا[1]-	----	ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥
منمُکھ اہنکارُ سلاہدے[1] ہئُمےَ ممتا واد -- | سلاحدے[1]-	----	ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥

جِن سالاہنِ[1] سے مرِہ
کھپ جاوے سبھُ اپوادُ -- | [1]سالاحنِ-

ਜਿਨ ਸਾਲਾਹਨਿ ਸੇ ਮਰਹਿ
ਖਪਿ ਜਾਵੈ ਸਭੁ ਅਪਵਾਦੁ ॥

جن نانک گرمُکھِ اُبرے
جپ ہر ہرِ پرمانادُ --1--

ਜਨ ਨਾਨਕ ਗੁਰਮੁਖਿ ਉਬਰੇ
ਜਪਿ ਹਰਿ ਹਰਿ ਪਰਮਾਨਾਦੁ ॥੧॥

م: 4 --

ਮਃ ੪ ॥

ستِگُر ہرِ پرّبھُ دسِ
نامُ دھِیائی منِ ہری --

ਸਤਿਗੁਰ ਹਰਿ ਪ੍ਰਭੁ ਦਸਿ
ਨਾਮੁ ਧਿਆਈ ਮਨਿ ਹਰੀ ॥

نانک نامُ پوِتُ ہرِ
مُکھِ بولی سبھِ دُکھ پرہری --2--

ਨਾਨਕ ਨਾਮੁ ਪਵਿਤੁ ਹਰਿ
ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥

پئُڑی --

ਪਉੜੀ ॥

تُو آپے آپِ نِرنّکارُ ہےَ
نِرنّجن ہرِ رائِیا --

ਤੂ ਆਪੇ ਆਪਿ ਨਿਰੰਕਾਰੁ ਹੈ
ਨਿਰੰਜਨ ਹਰਿ ਰਾਇਆ ॥

جِنی تُو اِک منِ سچُ دھِیائِیا
تِن کا سبھُ دُکھُ گوائِیا --

ਜਿਨੀ ਤੂ ਇਕ ਮਨਿ ਸਚੁ ਧਿਆਇਆ
ਤਿਨ ਕਾ ਸਭੁ ਦੁਖੁ ਗਵਾਇਆ ॥

تیرا سرِیکُ[1] کو ناہی
جِس نو لوے لاءِ سُنائِیا -- | [1]شرِیکُ-

ਤੇਰਾ ਸਰੀਕੁ ਕੋ ਨਾਹੀ
ਜਿਸ ਨੋ ਲਵੈ ਲਾਇ ਸੁਣਾਇਆ ॥

تُدھُ جیوڈُ داتا تُوہے نِرنّجنا
تُوہے سچُ میرے منِ بھائِیا --

ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ
ਤੂਹੈ ਸਚੁ ਮੇਰੈ ਮਨਿ ਭਾਇਆ ॥

سچے میرے ساہِبا[1] سچے سچُ نائِیا --2-- |
[1]صاحِبا-

ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

سلوک م: 4 --	ਸਲੋਕ ਮਃ ੪ ॥
من انترِ ہئُمے روگُ ہے بھّرمِ بھُولے منمُکھ دُرجنا --	ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
نانک روگُ گواءِ مِلِ ستِگُر سادھو سجنا --1--	ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥
م: 4 --	ਮਃ ੪ ॥
منُ تنُ رتا رنّگ سِءُ گُرمُکھِ ہرِ گُنتاسُ --	ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥
جن نانک ہرِ سرنّاگتی ہرِ میلے گُر ساباسِ --	ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥
پئُڑی --	ਪਉੜੀ ॥
تُو کرتا پُرکھُ اگنّمُ ہے کِس نالِ تُو وڑیئے --	ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥
تُدھ جیوڈُ ہوءِ سُ آکھیٔے تُدھ جیہا تُوہے پڑیئے --	ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥
تُو گھٹِ گھٹِ اِکُ ورتدا گُرمُکھِ پرگڑیئے --	ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥
تُو سچا سبھس دا کھسمُ[1] ہے سبھ دُو تُو چڑیئے -- | [1] خصمُ-	ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥

تُو کرہِ سُ سچے ہوئِسی تا کائِتُ کڑیِئے --3--	----	ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥
سلوک م: 4 --	----	ਸਲੋਕ ਮਃ ੪ ॥
مےَ منِ تنِ پّریمُ پِرنّم کا اٹھے پہر لگنّنِ --	----	ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
جن نانک کِرپا دھارِ پّربھ ستِگُر سُکھِ وسنّنِ --1--	----	ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥
م: 4 --	----	ਮਃ ੪ ॥
جِن اندرِ پّریتِ پِرنّم کی جِءُ بولنِ تِوےَ سوہنّنِ --	----	ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥
نانک ہرِ آپے جانڈا جِنِ لائی پّریتِ پِرنّنِ --2--	----	ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥
پئُڑی --	----	ਪਉੜੀ ॥
تُو کرتا آپِ ابھُلُ ہےَ بھُلنڑ وِچِ ناہی --	----	ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥
تُو کرہِ سُ سچے بھلا ہےَ گُر سبدِ بُجھاہی --	----	ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥
تُو کرنڑ کارنڑ سمرتھُ ہےَ دوجا کو ناہی --	----	ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥

تُو ساہِبُ[1] اگمُ دئِیالُ ہےَ سبھِ تُدھ دھِیاہی --	----	ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥
سبھِ جیء تیرے تُو سبھس دا تُو سبھ چھڈاہی --4--	Page# [302]	ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥
سلوک م: 4 --	----	ਸਲੋਕ ਮਃ ੪ ॥
سُنِ ساجن پرؔیم سنؔدیسرا اکھی تار لگنّنِ --	----	ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
گُرِ تُٹھےَ سجنُ میلیا جن نانک سُکھِ سونّنِ --1--	----	ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥
م: 4 --	----	ਮਃ ੪ ॥
ستِگُرُ داتا دئِیالُ ہےَ جِس نو دئِیا سدا ہوءِ --	----	ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥
ستِگُرُ اندرہُ نِروَیرُ ہےَ سبھُ دیکھےَ برؔہمُ اِکُ سوءِ --	----	ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥
نِروَیرا نالِ جِ وَیرُ چلائِدے تِن وِچہُ تِسٹِیا ن کوءِ --	----	ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥
ستِگُرُ سبھنا دا بھلا منائِدا تِس دا بُرا کِءُ ہوءِ --	----	ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥

[1] صاحِبُ-

ستگُر نو جیہا کو اِچھدا تیہا پھلُ پاۓ کوءِ --	----	ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥
نانک کرتا سبھُ کُچھ جانڈا جِدُو کُچھ گُجھا ن ہوءِ --2--	----	ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥
پئُڑی --	----	ਪਉੜੀ ॥
جِس نو ساہِبُ[1] وڈا کرے سوئی وڈ جانٔی -- | [1]صاحِب۔	----	ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥
جِسُ ساہِب[1] بھاوے تِسُ بکھسِ[2] لۓ سو ساہِب[3] منِ بھانٔی -- | [1]صاحِب۔ [2]بخشِ۔ [3]صاحِب۔	----	ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥
جے کو اوس دی رِیس کرے سو مُوڑ اجانٔی --	----	ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥
جِس نو ستِگُر میلے سُ گُنڑ روَے گُنڑ آکھِ وکھانٔی --	----	ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥
نانک سچا سچُ ہے بُجھِ سچُ سمانٔی --5--	----	ਨਾਨਕ ਸਚਾ ਸਚੁ ਹੈ ਬੁਝਿ ਸਚੁ ਸਮਾਣੀ ॥੫॥
سلوک م: 4 --	----	ਸਲੋਕ ਮਃ ੪ ॥
ہرِ ستِ نرنّجن امرُ ہے نربھءُ نروَیرُ نرنّکارُ --	----	ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥

جِن جپِیا اِک مَنِ اِک چِتِ تِن لتھا ہئُمےَ بھارُ --	----	ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥
جِن گُرمُکھِ ہرِ آرادھِیا تِن سنّت جنا جَیکارُ --	----	ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥
کوئی نِنّدا کرے پُورے ستِگُرو کی تِس نو پھِٹُ پھِٹُ کہےَ سبھ سنّسارُ --	----	ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭ ਸੰਸਾਰੁ ॥
ستِگُر وِچِ آپِ ورتدا ہرِ آپے رکھنْہارُ --	----	ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥
دھنّنُ دھنّنُ گُرو گُنْ گاودا تِس نو سدا سدا نمسکارُ --	----	ਧੰਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥
جن نانک تِن کءُ وارِیا جِن جپِیا سِرجنْہارُ --1--	----	ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥
م: 4 --	----	ਮਃ ੪ ॥
آپے دھرتی ساجِیئنُ آپے آکاسُ --	----	ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥
وِچِ آپے جنّت اُپائِئنُ مُکھِ آپے دےءِ گِراسُ --	----	ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥
سبھ آپے آپِ ورتدا آپے ہی گُنْتاسُ --	----	ਸਭ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥

جن نانک نامُ دھیاءِ تُو سبھِ کِلوِکھ کٹے تاسُ --2--	----	ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥
پئُڑی --	----	ਪਉੜੀ ॥
تُو سچا ساہِبُ[1] سچُ ہے سچُ سچے بھاوے -- | [1]صاحِبُ-	----	ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥
جو تُدھ سچُ سلاہدے[1] تِن جم کنکرُ نیڑِ ن آوے -- | [1]سلاحدے-	----	ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥
تِن کے مُکھ درِ اُجلے جِن ہرِ ہِردے سچا بھاوے --	----	ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥
کُوڑیار پِچھاہا سٹیئنِ کُوڑُ ہِردے کپٹُ مہا دُکھُ پاوے --	----	ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥
مُہ کالے کُوڑِیارِیا کُوڑیار کُوڑو ہوءِ جاوے --6--	----	ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥
سلوک م: 4 --	----	ਸਲੋਕ ਮਃ ੪ ॥
ستِگُرُ دھرتی دھرم ہے تِس وِچِ جیہا کو بیجے تیہا پھلُ پاءِ --	----	ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਇ ॥
گُرسِکھی انمرِتُ بیجیا تِن انمرِتُ پھلُ ہرِ پاۓ --	----	ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥

اونا ہلتِ پلتِ مُکھ اُجلے
اوءِ ہرِ درگہ سچی پَینائے --

ਓਨਾ ਹਲਤਿ ਪਲਤਿ ਮੁਖ ਉਜਲੇ
ਓਇ ਹਰਿ ਦਰਗਹ ਸਚੀ ਪੈਨਾਏ ॥

اِکنّہا اندرِ کھوٹُ نِت کھوٹُ کماوہِ
اوہُ جیہا بیجے تیہا پھلُ کھائے --

ਇਕਨ੍ਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ
ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥

جا ستِگُرُ سراپھُ[1] ندرِ کرِ دیکھَے
سُیاوگیر سبھِ اُگھڑِ آئے -- | [1]صراف-

Page# [303]

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ
ਸੁਆਵਗੀਰ ਸਭਿ ਉਘੜਿ ਆਏ ॥

اوءِ جیہا چِتوہِ نِت تیہا پائِنِ
اوءِ تیہو جیہے دیِ وجائے --

ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ
ਓਇ ਤੇਹੋ ਜੇਹੇ ਦਯਿ ਵਜਾਏ ॥

نانک دُہی سِری کھسمُ[1] آپے ورتےَ
نِت کرِ کرِ دیکھَے چلت سبائے --1-- |
[1]خصم-

ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ
ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥

م: 4 --

ਮਃ ੪ ॥

اِکُ منُ اِکُ ورتدا
جِتُ لگےَ سو تھاءِ پاءِ --

ਇਕੁ ਮਨੁ ਇਕੁ ਵਰਤਦਾ
ਜਿਤੁ ਲਗੈ ਸੋ ਥਾਇ ਪਾਇ ॥

کوئی گلا کرے گھنیریا
جِ گھرِ وتھُ ہووے سائی کھاءِ --

ਕੋਈ ਗਲਾ ਕਰੇ ਘਨੇਰੀਆ
ਜਿ ਘਰਿ ਵਥੁ ਹੋਵੈ ਸਾਈ ਖਾਇ ॥

بِنُ ستِگر سوجھی نا پوے
اہنکارُ ن وِچہُ جاءِ --

ਬਿਨੁ ਸਤਿਗੁਰ ਸੋਝੀ ਨਾ ਪਵੈ
ਅਹੰਕਾਰੁ ਨ ਵਿਚਹੁ ਜਾਇ ॥

اہنکارِیا نو دُکھ بھُکھ ہے
ہتھُ تڈہِ گھرِ گھرِ منگاءِ --

ਅਹੰਕਾਰੀਆ ਨੋ ਦੁਖ ਭੁਖ ਹੈ
ਹਥੁ ਤਡਹਿ ਘਰਿ ਘਰਿ ਮੰਗਾਇ ॥

کُوڑُ ٹھگی لُجھی نا رہےَ مُلمّا پاجُ لہِ جاءِ --	----	ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥
جِسُ ہووےَ پُورب لِکھیا تِس ستگُرُ ملےَ پّربھُ آءِ --	----	ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
جِءُ لوہا پارسِ بھیٹیۓ مِلِ سنّگتِ سُورنُ ہوءِ جاءِ --	----	ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥
جن نانک کے پّربھ تُو دھنٹی جِءُ بھاوےَ تِوےَ چلاءِ --2--	----	ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥
پئُڑی --	----	ਪਉੜੀ ॥
جِن ہر ہِردے سیوِیا تِن ہرِ آپ مِلاۓ --	----	ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥
گُنٹ کی ساجھِ تِن سِءُ کری سبھِ اوگُنٹ سبدِ جلاۓ --	----	ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥
اَئُگنٹ وِکنِٹ پلری جِسُ دیہِ سُ سچے پاۓ --	----	ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥
بلِہاری گُر آپنٹے جِنِ اَئُگنٹ میٹ گُنٹ پرگٹیاۓ --	----	ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥
وڈی وڈِیائی وڈے کی گُرمُکھِ آلاۓ --7--	----	ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥

سلوک م: 4 --	----	ਸਲੋਕ ਮਃ ੪ ॥
ستِگُر وِچ وڈِیائی جو اندِنُ ہرِ ہرِ نامُ دھِیاوے --	----	ਸਤਿਗੁਰ ਵਿਚਿ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
ہرِ ہرِ نامُ رمت سُچ سنّجمُ ہرِ نامے ہی ترِپتاوے --	----	ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
ہرِ نامُ تانُ ہرِ نامُ دِیبانُ ہرِ نامو رکھ کراوے --	----	ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
جو چِتُ لاءِ پُوجے گُر مُورتِ سو من اِچھے پھل پاوے --	----	ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
جو نِندا کرے ستِگُر پُورے کی تِس کرتا مار دِواوے --	----	ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
پھیرِ اوہ ویلا اوسُ ہتھِ ن آوے اوہُ آپڻا بیِجیا آپے کھاوے --	----	ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
نرکِ گھورِ مُہِ کالے کھڑِیا جِءُ تسکرُ پاءِ گلاوے --	----	ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
پھِرِ ستِگُر کی سرݨی پوے تا اُبرے جا ہرِ ہرِ نامُ دھِیاوے --	----	ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
ہرِ باتا آکھِ سُݨائے نانکُ ہرِ کرتے ایوے بھاوے --1--	----	ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥

ਮਃ ੪ ॥

م: 4 --

ਪੂਰੇ ਗੁਰ ਕਾ ਹੁਕਮੁ ਨ ਮੰਨੈ
ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥

پُورے گُر کا ہُکمُ[1] ن منّنے
اوہ منمُکھُ اگیانُ مُٹھا بِکھُ مائیا -- | [1]حکم-

ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ
ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥

اوسُ اندرِ کُوڑُ کوڑو کرِ بُجھے
اَنْہودے جھگڑے دِیِ اوس دے گلِ پائیا
--

ਓਹੁ ਗਲ ਫਰੋਸੀ ਕਰੇ ਬਹੁਤੇਰੀ
ਓਸ ਦਾ ਬੋਲਿਆ ਕਿਸੈ ਨ ਭਾਇਆ ॥

اوہُ گل پھروسی[1] کرے بہُتیری
اوس دا بولیا کِسے ن بھائیا -- | [1]فروشی-

ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋਹਾਗਣਿ
ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥

اوہُ گھرِ گھرِ ہنڈّھے جِءُ رنّن دوہاگنْ[1]
اوسُ نالِ مُہُ جوڑے اوسُ بھی لچھنُ لائیا
-- | [1]دوہاگنِ-

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ
ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥

گُرمُکھِ ہوءِ سُ الپتو ورتے
اوس دا پاسُ چھڈِ گُر پاسِ بہِ جائیا --

ਜੋ ਗੁਰੁ ਗੋਪੇ ਆਪਣਾ
ਸੁ ਭਲਾ ਨਾਹੀ ਪੰਚਹੁ
ਓਨਿ ਲਾਹਾ ਮੂਲੁ ਸਭੁ ਗਵਾਇਆ ॥

جو گُرُ گوپے آپنا
سُ بھلا ناہی پنّچہُ
اونِ لاہا مُولُ سبھُ گوائیا --

Page# [304]

ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ
ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥

پہِلا آگمُ نِگمُ نانکُ آکھِ سُنائے
پُورے گُر کا بچنُ اُپرِ آئیا --

گُرسِکھا وڈِیائی بھاوے گُر پُورے کی منمُکھا اوہ ویلا ہتھِ ن آئیا --2--	----	ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥
پئُڑی --	----	ਪਉੜੀ ॥
سچُ سچا سبھ دُو وڈا ہےَ سو لئے جِس ستِگُر ٹِکے --	----	ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
سو ستِگُر جِ سچُ دھِیائِدا سچُ سچا ستِگُر اِکے --	----	ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
سوئی ستِگُر پُرکھُ ہےَ جِنِ پنّجے دُوت کیتے وسِ چھکے --	----	ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
جِ بِنُ ستِگُر سیوے آپُ گنْائِدے تِن انّدرِ کُوڑُ پھِٹُ پھِٹُ مُہ پھِکے --	----	ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
اوءِ بولے کِسےَ ن بھاونی مُہ کالے ستِگُر تے چُکے --8--	----	ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥
سلوک م: 4 --	----	ਸਲੋਕ ਮਃ ੪ ॥
ہرِ پرّبھ کا سبھُ کھیتُ ہےَ ہرِ آپِ کِرسانْی لائیا --	----	ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
گُرمُکھِ بکھسِ[1] جمائیئنُ منمُکھی مُولُ گوائیا -- | [1]بخشِ-	----	ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥

سبھُ کو بیجے آپنے بھلے نو ہرِ بھاوے سو کھیتُ جمائیا --	----	ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥
گُرسِکھی ہرِ انّمرِتُ بیجِیا ہرِ انّمرِت نامُ پھلُ انّمرِتُ پائیا --	----	ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥
جمُ چُوہا کِرس نِت کُرکدا ہرِ کرتے مارِ کڈھائیا --	----	ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥
کِرسانڑی جنّمی بھاءُ کرِ ہرِ بوہل بکھس[1] جمائیا -- | [1]بخش-	----	ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥
تِن کا کاڑا اندیسا سبھُ لاہِئونُ جِنی ستِگُرُ پُرکھُ دھِیائیا --	----	ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥
جن نانک نامُ ارادھِیا آپ ترِیا سبھ جگتُ ترائِیا --1--	----	ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥
م: 4 --	----	ਮਃ ੪ ॥
سارا دِنُ لالچِ اٹیا منمُکھِ ہورے گلا --	----	ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥
راتی اُوگھے دبِیا نوے سوت سبھِ ڈھِلا --	----	ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
منمُکھا دے سِرِ جورا امرُ ہے نِت دیوہِ بھلا --	----	ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥

جورا دا آکھیا پُرکھ کماودے سے اپوِت امیدھ کھلا --	----	ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
کامِ وِیاپے کُسُدھ نر سے جورا پُچھِ چلا --	----	ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥
سِتگُر کےَ آکھِۓ جو چلےَ سو ستِ پُرکھُ بھل بھلا --	----	ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
جورا پُرکھ سبھِ آپِ اُپائِئنُ ہرِ کھیل سبھِ کھِلا --	----	ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥
سبھ تیری بنّت بنّاونْی نانک بھل بھلا --2--	----	ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥
پئُڑی --	----	ਪਉੜੀ ॥
تُو ویپرواہُ اتھاہُ ہےَ اتُلُ کِءُ تُلیِۓ --	----	ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥
سے وڈبھاگی جِ تُدھُ دھِیائِدے جِن سِتگُرُ مِلیِۓ --	----	ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
سِتگُر کی بانْی ستِ سرُوپُ ہےَ گُربانْی بنْیِۓ --	----	ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
سِتگُر کی رِیسےَ ہورِ کچُ پِچُ بولدے سے کُوڑیار کُوڑے جھڑِ پڑیِۓ --	----	ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥

اونٖہا اندّرِ ہورُ مُکھِ ہورُ ہےَ بِکھُ مائِیا نوٗ جھکھِ مردے کرڑِیۓَ --9--	----	ਓਨ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥
سلوک م: 4 --	----	ਸਲੋਕ ਮਃ ੪ ॥
ستِگُر کی سیوا نِرملی نِرمل جنُ ہوءِ سُ سیوا گھالے --	----	ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
جِن اندّرِ کپٹُ وِکارُ جھوٗٹھُ اوءِ آپے سچےَ وکھِ کڈھے ججمالے --	----	ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
سچِیار سِکھ بہِ ستِگُر پاسِ گھالنِ کوٗڑِیار ن لبھنی کِتےَ تھاءِ بھالے --	Page# [305]	ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
جِنا ستِگُر کا آکھِیا سُکھاوےَ ناہی تِنا مُہ بھلیرے پھِرہِ دیَ گالے --	----	ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥
جِن اندّرِ پ٘رِیتِ نہی ہرِ کیری سے کِچرکُ ویرائیئنِ منمُکھ بیتالے --	----	ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥
ستِگُر نوٗ ملےَ سُ آپݨا منُ تھاءِ رکھےَ اوہُ آپِ ورتےَ آپݨی وتھُ نالے --	----	ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥
جن نانک اِکنا گُرُ میلِ سُکھُ دیوےَ اِکِ آپے وکھِ کڈھےَ ٹھگوالے --1--	----	ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥
م: 4 --	----	ਮਃ ੪ ॥

جنا اندرِ نامُ ندھانُ ہرِ
تِن کے کاج دیِ آدے راسِ --

ਜਿਨਾ ਅੰਦਰਿ ਨਾਮੁ ਨਿਧਾਨੁ ਹਰਿ
ਤਿਨ ਕੇ ਕਾਜ ਦਯਿ ਆਦੇ ਰਾਸਿ ॥

تِن چُوکی مُہتاجی[1] لوکن کی
ہرِ پربھُ انگُ کرِ بَیٹھا پاسِ -- | [1]محتاجی۔

ਤਿਨ ਚੁਕੀ ਮੁਹਤਾਜੀ ਲੋਕਨ ਕੀ
ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥

جاں کرتا ولِ تا سبھُ کو ولِ
سبھِ درسنُ دیکھِ کرہِ ساباسِ --

ਜਾਂ ਕਰਤਾ ਵਲਿ ਤਾ ਸਭੁ ਕੋ ਵਲਿ
ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥

ساہُ پاتِساہُ[1] سبھُ ہرِ کا کِیا
سبھِ جن کءُ آءِ کرہِ رہراسِ -- | [1]پاتِشاہ۔

ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ
ਸਭਿ ਜਨ ਕਉ ਆਇ ਕਰਹਿ ਰਹਰਾਸਿ ॥

گُر پُورے کی وڈی وڈِیائی
ہرِ وڈا سیوِ اتُلُ سُکھُ پائِیا --

ਗੁਰ ਪੂਰੇ ਕੀ ਵਡੀ ਵਡਿਆਈ
ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥

گُرِ پُورےَ دانُ دِییا ہرِ نِہچلُ
نِت بکھسے[1] چڑھےَ سوائِیا -- | [1]بخشے۔

ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ
ਨਿਤ ਬਖਸੇ ਚੜੈ ਸਵਾਇਆ ॥

کوئی نِندکُ وڈِیائی دیکھِ ن سکےَ
سو کرتےَ آپِ پچائِیا --

ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ
ਸੋ ਕਰਤੈ ਆਪਿ ਪਚਾਇਆ ॥

جنُ نانکُ گُن بولےَ کرتے کے
بھگتا نو سدا رکھدا آئِیا --2--

ਜਨੁ ਨਾਨਕੁ ਗੁਣ ਬੋਲੈ ਕਰਤੇ ਕੇ
ਭਗਤਾ ਨੋ ਸਦਾ ਰਖਦਾ ਆਇਆ ॥੨॥

پئُڑی --

ਪਉੜੀ ॥

تُو ساہِبُ[1] اگم دئِیالُ ہےَ
وڈ داتا داںا -- | [1]صاحب۔

ਤੂ ਸਾਹਿਬੁ ਅਗਮ ਦਇਆਲੁ ਹੈ
ਵਡ ਦਾਤਾ ਦਾਣਾ ॥

ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ
ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥

تُدھ جیوڈُ مے ہورُ کو دِس نا آوئی
تُوہیَں سُگھڑُ میرے مَنِ بھاٹا --

ਮੋਹੁ ਕੁਟੰਬੁ ਦਿਸਿ ਆਵਦਾ
ਸਭੁ ਚਲਣਹਾਰਾ ਆਵਣ ਜਾਣਾ ॥

موہُ کُٹنّبُ دِس آودا
سبھُ چلنٹہارا آونٹ جاٹا --

ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ
ਸੇ ਕੂੜਿਆਰ ਕੂੜਾ ਤਿਨ ਮਾਣਾ ॥

جو بِنُ سچے ہورتُ چِتُ لائِدے
سے کُوڑِیار کُوڑا تِن ماٹا --

ਨਾਨਕ ਸਚੁ ਧਿਆਇ ਤੂ
ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥

نانکَ سچُ دھیاءِ تُو
بِنُ سچے پچِ پچِ مُۓ اجاٹا --10--

ਸਲੋਕ ਮਃ ੪ ॥

سلوکُ م: 4 --

ਅਗੋ ਦੇ ਸਤ ਭਾਉ ਨ ਦਿਚੈ
ਪਿਛੋ ਦੇ ਆਖਿਆ ਕੰਮਿ ਨ ਆਵੈ ॥

اگو دے ست بھاءُ ن دِچےَ
پچھو دے آکھیا کنّمِ ن آوےَ --

ਅਧ ਵਿਚਿ ਫਿਰੈ ਮਨਮੁਖੁ ਵੇਚਾਰਾ
ਗਲੀ ਕਿਉ ਸੁਖੁ ਪਾਵੈ ॥

ادھ وِچِ پھرےَ منمُکھُ ویچارا
گلی کِےءُ سُکھُ پاوےَ --

ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ
ਸੁ ਕੂੜੀ ਆਵੈ ਕੂੜੀ ਜਾਵੈ ॥

جِسُ انّدرِ پرِیتِ نہی ستِگُر کی
سُ کُوڑی آوےَ کُوڑی جاوےَ --

ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ
ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥

جے کرِپا کرے میرا ہرِ پرّبھُ کرتا
تاں ستِگُرُ پاربرّہمُ ندری آوےَ --

ਤਾ ਅਪਿਉ ਪੀਵੈ ਸਬਦੁ ਗੁਰ ਕੇਰਾ
ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥

تا اپِءُ پیِوے سبدُ گُر کیرا
سبھُ کاڑا اندیسا بھرمُ چُکاوےَ --

سدا اننّدِ رہے دِنُ راتی جن نانک اندِنُ ہرِ گُنٹ گاوے --1--	----	ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥
م: 4 --	----	ਮਃ ੪ ॥
گُر ستِگُر کا جو سِکھُ اکھائے سُ بھلکے اُٹھِ ہرِ نامُ دھِیاوے --	----	ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
اُدمُ کرے بھلکے پربھاتی اِسنانُ کرے انّمرِت سرِ ناوے --	----	ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
اُپدیس گُرو ہرِ ہرِ جپُ جاپے سبھِ کِلوِکھ پاپ دوکھ لہِ جاوے --	----	ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
پھرِ چڑھے دِوسُ گُربانٹی گاوے بہدِیا اُٹھدِیا ہرِ نامُ دھِیاوے --	----	ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
جو ساسِ گراسِ دھِیائے میرا ہرِ ہرِ سو گُرسِکھُ گُرو منِ بھاوے --	----	ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
جِس نو دئِیالُ ہووے میرا سُیامی تِسُ گُرسِکھ گُرو اُپدیسُ سُنٹاوے --	Page# [306]	ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
جنُ نانکُ دھُوڑِ منّگے تِسُ گُرسِکھ کی جو آپِ جپے اورہ نامُ جپاوے --2--	----	ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
پئُڑی --	----	ਪਉੜੀ ॥

جو تُدھُ سچُ دھِیائِدے سے وِرلے تھوڑے --	ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥
جو منِ چِتِ اِکُ ارادھدے تِن کی برکتِ کھاہِ اسنّکھ کروڑے --	ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥
تُدھنو سبھ دھِیائِدی سے تھاءِ پۓ جو ساہِب[1] لوڑے -- | [1]صاحِب-	ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥
جو بِنُ ستِگُر سیوے کھادے پَیندے سے مُۓ مرِ جنّمے کوڑہے --	ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥
اوءِ ہاجرُ مِٹھا بولدے باہرِ وِسُ کڈھہِ مُکھِ گھولے --	ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥
منِ کھوٹے دیِ وِچھوڑے --11--	ਮਨਿ ਖੋਟੇ ਦਯਿ ਵਿਛੋੜੇ ॥੧੧॥
سلوک م: 4 --	ਸਲੋਕ ਮਃ ੪ ॥
ملُ جُوئی بھریا نیلا کالا کِھدھولڑا تِنِ ویمُکھِ ویمُکھےَ نو پائیا --	ਮਲੁ ਜੁਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
پاسِ ن دیئی کوئی بہنِ جگت مہِ گُوہ پڑِ سگوی ملُ لاءِ منمُکھُ آئیا --	ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥
پرائی جو نِندا چُگلی[1] نو ویمُکھ کرِ کے بھیجِیا اوتھےَ بھی مُہُ کالا دُہا ویمُکھا دا کرائیا -- | [1]چُغلی-	ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥

تڑ سُنِیا سبھتُ جگت وِچ بھائی
ویمُکھُ سنڑَے نپھرے[1] پئُلی پئُدی
پھاوا[2] ہوءِ کے اُٹھِ گھرِ آئیا -- | [1]نفرے۔
[2]فاوا۔

ਤੜ ਸੁਣਿਆ ਸਭਤੁ ਜਗਤ ਵਿਚਿ ਭਾਈ
ਵੇਮੁਖੁ ਸਣੈ ਨਫਰੈ ਪਉਲੀ ਪਉਦੀ
ਫਾਵਾ ਹੋਇ ਕੈ ਉਠਿ ਘਰਿ ਆਇਆ ॥

اگے سنگتی کُڑمی ویمُکھُ رلڑا ن ملے
تا وہُٹی بھتیجیں پھرِ آنڑ گھرِ پائیا --

ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ
ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥

ہلتُ پلتُ دووے گئے
نِت بھکھا کوکے تہائیا --

ਹਲਤੁ ਪਲਤੁ ਦੋਵੈ ਗਏ
ਨਿਤ ਭੁਖਾ ਕੂਕੇ ਤਿਹਾਇਆ ॥

دھنُ دھنُ سُیامی کرتا پُرکھُ ہے
جِن نِیاءُ سچُ بہِ آپ کرائیا --

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ
ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥

جو نِندا کرے ستِگُر پُورے کی
سو ساچے مارِ پچائِیا --

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ
ਸੋ ਸਾਚੈ ਮਾਰਿ ਪਚਾਇਆ ॥

ایہُ اکھرُ تِن آکھِیا
جِن جگتُ سبھُ اُپائیا --1--

ਏਹੁ ਅਖਰੁ ਤਿਨਿ ਆਖਿਆ
ਜਿਨਿ ਜਗਤੁ ਸਭੁ ਉਪਾਇਆ ॥੧॥

م: 4 --

ਮਃ ੪ ॥

ساہِبُ[1] جِس کا ننگا بھکھا ہووے
تِس دا نپھرُ[2] کِتھہُ رجِ کھائے -- | [1]صاحِبُ۔
[2]نفرُ۔

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ
ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥

جِ ساہِب[1] کے گھرِ وتھُ ہووے سُ نپھرے[2] ہتھِ آوے اُنھودی کِتھہُ پائے ۔۔	ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
جِس دی سیوا کیتی پھِر لیکھا منگیئے سا سیوا اُکھی ہوئی ۔۔	ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
نانک سیوا کرہُ ہرِ گُر سپھل درسن کی پھِر لیکھا منگے ن کوئی ۔۔2۔۔	ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
پئُڑی ۔۔	ਪਉੜੀ ॥
نانک وِیچارہِ سنّت جن چارِ وید کہندے ۔۔	ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
بھگت مُکھَے تے بولدے سے وچن ہووندّے ۔۔	ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
پّرگٹ پہارا جاپدا سبھِ لوک سُنٹّدے ۔۔	ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
سُکھُ ن پائِن مُگدھ نر سنّت نالِ کھہنّدے ۔۔	ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
اوءِ لوچنِ اونا گُنۓ نو اوءِ اہنکارِ سڑنّدے ۔۔	ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥

[1]صاحِب۔ [2]نفرے۔

اوءِ وِچارے کِیا کرہِ جا بھاگ دھُرِ منّدے --	----	ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
جو مارے تِن پاربّرہمِ سے کِسےَ ن سنّدے --	----	ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
وَیرُ کرہِ نِروَیر نالِ دھرم نِیاءِ پچنّدے --	----	ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
جو جو سنّتِ سراپِیا سے پھِرہِ بھونّدے --	----	ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
پیڈُ مُنڈّھاہُوں کٹِیا تِسُ ڈال سُکنّدے --12--	----	ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥
سلوک م: 4 --	----	ਸਲੋਕ ਮਃ ੪ ॥
انّترِ ہرِ گُرو دھِیائِدا وڈی وڈِیائی --	Page# [307]	ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
تُسِ دِتی پُورےَ ستِگُرو گھٹےَ ناہی اِکُ تِلُ کِسےَ دی گھٹائی --	----	ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
سچُ ساہِبُ[1] ستِگُرو کےَ وِل ہےَ تاں جھکھِ جھکھِ مرےَ سبھ لوکائی[2] -- |	----	ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋਕਾਈ ॥
[1]صاحِب- [2]لوکائی-		
نِنّدکا کے مُہ کالے کرے ہرِ کرتےَ آپ ودھائی --	----	ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥

جِ ءُ جِ ءُ نِنّدک نِنّد کرہِ
تِ ءُ تِ ءُ نِت نِت چڑےَ سوائی --

ਜਿਉ ਜਿਉ ਨਿੰਦਕ ਨਿੰਦ ਕਰਹਿ
ਤਿਉ ਤਿਉ ਨਿਤ ਨਿਤ ਚੜੈ ਸਵਾਈ ॥

جن نانک ہرِ آرادھِیا
تِن پَیری آنْ سبھ پائی --1--

ਜਨ ਨਾਨਕ ਹਰਿ ਆਰਾਧਿਆ
ਤਿਨਿ ਪੈਰੀ ਆਣਿ ਸਭ ਪਾਈ ॥੧॥

م: 4 --

ਮਃ ੪ ॥

ستِگُر سیتی گنْت جِ رکھےَ
ہلتُ پلتُ سبھُ تِس کا گئِیا --

ਸਤਿਗੁਰ ਸੇਤੀ ਗਣਤ ਜਿ ਰਖੈ
ਹਲਤੁ ਪਲਤੁ ਸਭੁ ਤਿਸ ਕਾ ਗਇਆ ॥

نِت جھِہِیا پاۓ جھگُو سُٹے
جھکھدا جھکھدا جھڑِپئِیا --

ਨਿਤ ਝਹੀਆ ਪਾਏ ਝਗੂ ਸੁਟੇ
ਝਖਦਾ ਝਖਦਾ ਝੜਿ ਪਇਆ ॥

نِت اُپاو کرےَ مائِیا دھن کارنْ
اگلا دھنُ بھی اُڈِ گئِیا --

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ
ਅਗਲਾ ਧਨੁ ਭੀ ਉਡਿ ਗਇਆ ॥

کِیا اوہُ کھٹے کِیا اوہُ کھاوےَ
جِسُ اندرِ سہسا دُکھُ پئِیا --

ਕਿਆ ਓਹੁ ਖਟੇ ਕਿਆ ਓਹੁ ਖਾਵੈ
ਜਿਸੁ ਅੰਦਰਿ ਸਹਸਾ ਦੁਖੁ ਪਇਆ ॥

نِروَیرےَ نالِ جِ وَیرُ رچاۓ
سبھُ پاپُ جگتےَ کا تِنِ سِرِ لئِیا --

ਨਿਰਵੈਰੈ ਨਾਲਿ ਜਿ ਵੈਰੁ ਰਚਾਏ
ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥

اوسُ اگےَ پِچھےَ ڈھوئی ناہی
جِسُ اندرِ نِنّدا مُہِ انّبُ پئِیا --

ਓਸੁ ਅਗੈ ਪਿਛੈ ਢੋਈ ਨਾਹੀ
ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥

جے سُئِنے نو اوہُ ہتھُ پاۓ
تا کھیہو سیتی رلِ گئِیا --

ਜੇ ਸੁਇਨੇ ਨੋ ਓਹੁ ਹਥੁ ਪਾਏ
ਤਾ ਖੇਹੂ ਸੇਤੀ ਰਲਿ ਗਇਆ ॥

جے گُر کی سرنٛی پھِر اوہُ آوَے تا پِچھلے اَئُگنٛ بکھسِ[1] لِئیا -- | [1]بخشِ-	----	ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
جن نانک اندِنُ نامُ دھِیائِیا ہرِ سِمرت کِلوِکھ پاپ گِئیا --2--	----	ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥
پئُڑی --	----	ਪਉੜੀ ॥
تُوہے سچا سچُ تُو سبھ دُو اُپرِ تُو دِیبانٛ --	----	ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
جو تُدھُ سچُ دھِیائِدے سچُ سیوِن سچے تیرا مانٛ --	----	ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
اونا انّدرِ سچُ مُکھ اُجلے سچُ بولِن سچے تیرا تانٛ --	----	ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
سے بھگت جِنی گُرمُکھِ سالاہِیا[1] سچُ سبدُ نِیسانٛ[2] -- | [1]سالاحِیا- [2]نِیشانٛ-	----	ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
سچُ جِ سچے سیودے تِن واری سد گُربانٛ[1] --13-- | [1]قُربانٛ-	----	ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
سلوک م: 4 --	----	ਸਲੋਕ ਮਃ ੪ ॥
دھُرِ مارے پُورے ستِگُرو سیئی ہُنٛ ستِگُرِ مارے --	----	ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥

جے میلݨ نو بہتیرا لوچیۓ ن دیئی مِلݨ کرتارے --	----	ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
ستسنگتِ ڈھوئی نا لہنِ وِچ سنگتِ گُرِ وِچارے --	----	ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
کوئی جاءِ ملےَ ہُݨِ اونا نو تِس مارے جمُ جنداّرے --	----	ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
گُرِ بابےَ پھٹکے سے پھٹے گُرِ انگدِ کیتے کوڑیارے --	----	ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
گُرِ تیجی پیڑی وِیچارِیا کیا ہتھِ اینا ویچارے --	----	ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
گُرُ چؤتھی پیڑی ٹِکیا تِنِ نِندک دُسٹ سبھِ تارے --	----	ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
کوئی پُتُ سِکھُ سیوا کرے ستگُرو کی تِس کارج سبھِ سوارے --	----	ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
جو اِچھےَ سو پھلُ پائِسی پُتُ دھنُ لکھمی کھڑِ میلے ہرِ نِستارے --	----	ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
سبھِ نِدھان ستگُرو وِچ جِس اندرِ ہرِ اُر دھارے --	----	ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥

سو پاۓ پُورا ستِگُرو جِسُ لِکھِیا لِکھتُ لِلارے --	----	ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
جنُ نانکُ ماگےَ دھوڑِ تِن جو گُرسِکھ مِت پِیارے --1--	----	ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥
م: 4 --	Page# [308]	ਮਃ ੪ ॥
جِن کءُ آپِ دےءِ وڈِیائی جگتُ بھی آپے آنِڑ تِن کءُ پَیری پاۓ --	----	ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥
ڈرِیۓَ تاں جے کِچھُ آپ دُو کیِچےَ سبھُ کرتا آپڑٖی کلا ودھاۓ --	----	ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥
دیکھہُ بھائی ایہُ اکھاڑا ہرِ پرِّیتم سچے کا جِنِ آپنڑےَ جورِ[1] سبھِ آنڑِ نِواۓ -- | [1]زورِ-	----	ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥
آپڑٖیا بھگتا کی رکھ کرے ہرِ سُیامی نِنّدکا دُسٹا کے مُہ کالے کراۓ --	----	ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥
ستِگُر کی وڈِیائی نِت چڑھےَ سوائی ہرِ کیِرتِ بھگتِ نِت آپ کراۓ --	----	ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥
اندِنُ نامُ جپہُ گُرسِکھہُ ہرِ کرتا ستِگُرُ گھری وساۓ --	----	ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

ستگُر کی بانْی ستِ ستِ کرِ جانْہُ گُرسِکھہُ ہرِ کرتا آپِ مُہہُ کڈھاۓ --	----	ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
گُرسِکھا کے مُہ اُجلے کرے ہرِپیارا گُر کا جَیکارُ سنّسارِ سبھتُ کراۓ --	----	ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
جنُ نانکُ ہرِ کا داسُ ہےَ ہرِ داسن کی ہرِپیج رکھاۓ --2--	----	ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥
پئُڑی --	----	ਪਉੜੀ ॥
تُو سچا ساہِبُ[1] آپِ ہےَ سچُ ساہ ہمارے -- | [1]صاحِبُ-	----	ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥
سچُ پُوجی نامُ دِرڑاءِ پرّبھ ونْجارے تھارے --	----	ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥
سچُ سیوہِ سچُ ونّجِ لَیہِ گُنْ کتھہ نِرارے --	----	ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥
سیوک بھاءِ سے جن ملے گُر سبدِ سوارے --	----	ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥
تُو سچا ساہِبُ[1] الکھُ ہےَ گُر سبدِ لکھارے --14-- | [1]صاحِبُ-	----	ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥
سلوک م: 4 --	----	ਸਲੋਕ ਮਃ ੪ ॥

جِسُ انّدرِ تاتِ پرائی ہووے
تِس کا کدے ن ہووی بھلا --

ਜਿਸੁ ਅੰਦਰਿ ਤਾਤਿ ਪਰਾਈ ਹੋਵੈ
ਤਿਸ ਕਾ ਕਦੇ ਨ ਹੋਵੀ ਭਲਾ ॥

اوس دے آکھِۓ کوئی ن لگے
نِت اوجاڑی پُوکارے کھلا --

ਓਸ ਦੈ ਆਖਿਐ ਕੋਈ ਨ ਲਗੈ
ਨਿਤ ਓਜਾੜੀ ਪੂਕਾਰੇ ਖਲਾ ॥

جِسُ انّدرِ چُگلی[1] چُگلو[2] وجے
کِیتا کرِتیا اوس دا سبھُ گِئیا -- | [1]چُغلی-

[2]چُغلو-

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ
ਕੀਤਾ ਕਰਤਿਆ ਓਸ ਦਾ ਸਭੁ ਗਇਆ ॥

نِت چُگلی[1] کرے اَنْہودی پرائی
مُہُ کڈھِ ن سکے اوس دا کالا بھِئیا -- |

[1]چُغلی-

ਨਿਤ ਚੁਗਲੀ ਕਰੇ ਅਣਹੋਦੀ ਪਰਾਈ
ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥

کرم دھرتی سرِیرُ کلِجُگ وِچِ
جیہا کو بیجے تیہا کو کھاۓ --

ਕਰਮ ਧਰਤੀ ਸਰੀਰੁ ਕਲਿਜੁਗ ਵਿਚਿ
ਜੇਹਾ ਕੋ ਬੀਜੇ ਤੇਹਾ ਕੋ ਖਾਏ ॥

گلا اُپرِ تپاوسُ ن ہوئی
وِسُ کھادھی تتکال مرِ جاۓ --

ਗਲਾ ਉਪਰਿ ਤਪਾਵਸੁ ਨ ਹੋਈ
ਵਿਸੁ ਖਾਧੀ ਤਤਕਾਲ ਮਰਿ ਜਾਏ ॥

بھائی ویکھہُ نِیاءُ سچُ کرتے کا
جیہا کوئی کرے تیہا کوئی پاۓ --

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ
ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥

جن نانک کءُ سبھ سوجھی پائی
ہرِ در کِیا باتا آکھِ سُنڑاۓ --1--

ਜਨ ਨਾਨਕ ਕਉ ਸਭ ਸੋਝੀ ਪਾਈ
ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

م: 4 --

ਮਃ ੪ ॥

ہووے پرتکھِ گُرو جو وِچھُڑے
تِن کءُ دِر ڈھوہی ناہی --

ਹੋਦੈ ਪਰਤਖਿ ਗੁਰੂ ਜੋ ਵਿਛੁੜੇ
ਤਿਨ ਕਉ ਦਰਿ ਢੋਹੀ ਨਾਹੀ ॥

کوئی جاءِ ملےَ تِن نِنّدکا
مُہ بھِکے تھُک تھُک مُہِ پاہی --

ਕੋਈ ਜਾਇ ਮਿਲੈ ਤਿਨ ਨਿੰਦਕਾ
ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

جو ستِگُرِ پھِٹکے سے سبھ جگتِ پھِٹکے
نِت بھنّبھل بھُوسے کھاہی --

ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ
ਨਿਤ ਭੰਭਲ ਭੂਸੇ ਖਾਹੀ ॥

جِن گُرُ گوپِیا آپنٹا
سے لَیدے ڈھہا پھِراہی --

ਜਿਨ ਗੁਰੁ ਗੋਪਿਆ ਆਪਣਾ
ਸੇ ਲੈਦੇ ਢਹਾ ਫਿਰਾਹੀ ॥

تِن کی بھُکھ کدے ن اُترےَ
نِت بھُکھا بھُکھ کُوکاہی --

ਤਿਨ ਕੀ ਭੁਖ ਕਦੇ ਨ ਉਤਰੈ
ਨਿਤ ਭੁਖਾ ਭੁਖ ਕੂਕਾਹੀ ॥

اونا دا آکھِیا کو ن سُنٹے
نِت ہئُلے ہئُلِ مراہی --

ਓਨਾ ਦਾ ਆਖਿਆ ਕੋ ਨ ਸੁਣੈ
ਨਿਤ ਹਉਲੇ ਹਉਲਿ ਮਰਾਹੀ ॥

ستِگُر کی وڈِیائی ویکھِ ن سکنی
اونا اگےَ پِچھےَ تھاءُ ناہی --

ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ
ਓਨਾ ਅਗੈ ਪਿਛੈ ਥਾਉ ਨਾਹੀ ॥

جو ستِگُرِ مارے تِن جاءِ مِلِہِ
رہدی کھُہدی سبھ پت گواہی --

ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ
ਰਹਦੀ ਖੁਹਦੀ ਸਭ ਪਤਿ ਗਵਾਹੀ ॥

اوءِ اگےَ کُسٹی گُر کے پھِٹکے
جِ اوس ملےَ تِس کُسٹُ اُٹھاہی --

Page#
[309]

ਓਇ ਅਗੈ ਕੁਸਟੀ ਗੁਰ ਕੇ ਫਿਟਕੇ
ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥

ہرِ تِن کا درسنُ نا کرہُ جو دُوجے بھاءِ چِتُ لاہی --	----	ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
دھُرِ کرتےَ آپِ لِکھِ پائِیا تِسُ نالِ کِہُ چارا ناہی --	----	ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥
جن نانکؐ نامُ ارادھِ تُو تِسُ اپڑِ کو ن سکاہی --	----	ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥
ناوے کی وڈِیائی وڈی ہے نِت سوائی چڑھے چڑاہی --2--	----	ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥
م: 4 --	----	ਮਃ ੪ ॥
ج ہونْدے گُرُو بہِ ٹِکیا تِسُ جن کی وڈِیائی وڈی ہوئی --	----	ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥
تِسُ کءُ جگتُ نِویا سبھُ پَیری پئِیا جسُ ورتیا لوئی --	----	ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥
تِس کءُ کھنّڈ برہمنّڈ نمسکارُ کرہِ جِس کے مستکِ ہتھُ دھریا گُرِ پُورے سو پُورا ہوئی --	----	ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥
گُر کی وڈِیائی نِت چڑھے سوائی اپڑِ کو ن سکوئی --	----	ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥

جنُ نانکُ ہرِ کرتےَ آپ بہِ ٹِکیا آپے پَیج رکھےَ پّربھُ سوئی ۔۔3۔۔	----	ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥
پئُڑی ۔۔	----	ਪਉੜੀ ॥
کائِیا کوٹُ اپارُ ہےَ انّدرِ ہٹنالے ۔۔	----	ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
گُرمُکھِ سئُدا جو کرے ہرِ وستُ سمالے ۔۔	----	ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥
نامُ نِدھانُ ہرِ ونّجیِئےَ ہِیرے پروالے ۔۔	----	ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥
وِنُّ کائِیا جِ ہور تھےَ دھنُ کھوجدے سے مُوڑ بیتالے ۔۔	----	ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥
سے اُجھڑِ بھرمِ بھوائِیئہِ جِ ءُ جھاڑ مِرگُ بھالے ۔۔15۔۔	----	ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥
سلوک م: 4 ۔۔	----	ਸਲੋਕ ਮਃ ੪ ॥
جو نِنّدا کرے ستِگُر پُورے کی سُ اَئُکھا جگ مہِ ہوئِیا ۔۔	----	ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥
نرکُ گھورُ دُکھ کھُوہُ ہےَ اوتھےَ پکڑِ اوہُ ڈھوئِیا ۔۔	----	ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥

کُوک پُکار کو ن سُنّے اوہُ اُکّھا ہوءِ ہوءِ روئیا --	----	ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥
اونِ ہلتُ پلتُ سبھُ گوائیا لاہا مُولُ سبھُ کھوئیا --	----	ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥
اوہُ تیلی سنّدا بلدُ کرِ نت بھلکے اُٹھِ پرّبھِ جوئیا --	----	ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥
ہرِ ویکھے سُنّے نت سبھُ کِچھُ تِدُو کِچھُ گُجھا ن ہوئیا --	----	ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥
جَیسا بیجے سو لُنّے جیہا پُربِ کِنّے بوئیا --	----	ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥
جِسُ کرِپا کرے پرّبھُ آپنّی تِسُ ستِگُر کے چرنّ دھوئیا --	----	ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥
گُر ستِگُر پِچھے ترِ گئیا جِءُ لوہا کاٹھ سنّگوئیا --	----	ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥
جن نانک نامُ دھیاءِ تُو جپِ ہرِ ہرِ نامِ سُکھُ ہوئیا --1--	----	ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥
م: 4 --	----	ਮਃ ੪ ॥
وڈبھاگیا سوہاگنّی جنا گُرمُکھِ مِلیا ہرِ راءِ --	----	ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥

انّتر جوتِ پّرگاسِیا نانکؑ نامِ سماءِ --2--	----	ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥
پئُڑی --	----	ਪਉੜੀ ॥
اِہُ سرِیرُ سبھُ دھرمُ ہےَ جِسُ انّدرِ سچے کی وِچ جوتِ --	----	ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
گُہج رتن وِچ لُکِ رہے کوئی گُرمُکھِ سیوکُ کڈھےَ کھوتِ --	----	ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
سبھُ آتم رامُ پچھاݨیا تاں اِکُ روِیا اِکو اوتِ پوتِ --	----	ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥
اِکُ دیکھِیا اِکُ منّنِیا اِکو سُݨیا سّروݨ سروتِ --	----	ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥
جن نانکؑ نامُ سلاہِ[1] تُو سچُ سچے سیوا تیری ہوتِ --16-- |	Page# [310]	ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

[1]سلاحِ-

سلوکُ م: 4 --	----	ਸਲੋਕ ਮਃ ੪ ॥
سبھِ رس تِن کےَ رِدےَ ہہِ جِن ہرِ وسِیا من ماہِ --	----	ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
ہرِ درگہِ تے مُکھ اُجلے تِن کءُ سبھِ دیکھݨ جاہِ --	----	ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥

جِن نِربھءُ نامُ دھِیائِیا تِن کءُ بھءُ کوئی ناہِ --	----	ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥
ہرِ اُتمُ تِنی سریوِیا جِن کءُ دھُرِ لِکھِیا آہِ --	----	ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥
تے ہرِ درگہِ پَینائِیئہِ جِن ہرِ وُٹھا من ماہِ --	----	ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥
اوءِ آپِ ترے سبھ کُٹنّب سِءُ تِن پِچھےَ سبھُ جگتُ چھڈاہِ --	----	ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥
جن نانک کءُ ہرِ میلِ جن تِن ویکھِ ویکھِ ہم جِیواہِ --1--	----	ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥
م: 4 --	----	ਮਃ ੪ ॥
سا دھرتی بھئی ہرِییاولی جتھےَ میرا ستِگُرُ بَیٹھا آءِ --	----	ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
سے جنّت بھۓ ہرِییاولے جِنی میرا ستِگُرُ دیکھِیا جاءِ --	----	ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
دھنُ دھنّنُ پِتا دھنُ دھنّنُ کُلُ دھنُ دھنُ سُ جننی جِنِ گُرُو جنِیا ماءِ --	----	ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
دھنُ دھنّنُ گُرُو جِنِ نامُ ارادھِیا آپِ ترِیا جِنی ڈِٹھا تِنا لۓ چھڈاءِ --	----	ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥

ہرِ ستِگُرُ میلہُ دئِیا کرِ جنُ نانکُ دھووے پاءِ --2--	----	ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥
پئُڑی --	----	ਪਉੜੀ ॥
سچُ سچا ستِگُرُ امرُ ہےَ جِسُ انّدرِ ہرِ اُرِ دھارِیا --	----	ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
سچُ سچا ستِگُرُ پُرکھُ ہےَ جِنِ کامُ کرودھُ بِکھُ مارِیا --	----	ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
جا ڈِٹھا پُورا ستِگُرُو تاں انّدرہُ منُ سادھارِیا --	----	ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥
بلِہاری گُر آپݨے سدا سدا گھُمِ وارِیا --	----	ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥
گُرمُکھِ جِتا منمُکھِ ہارِیا --17--	----	ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥
سلوک م: 4 --	----	ਸਲੋਕ ਮਃ ੪ ॥
کرِ کِرپا ستِگُرُ میلِئونُ مُکھِ گُرمُکھِ نامُ دھِیائِسی --	----	ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
سو کرے جِ ستِگُر بھاوسی گُرُ پُورا گھری وسائِسی --	----	ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥

جِن انّدرِ نامُ نِدھانُ ہےَ تِن کا بھءُ سبھُ گوائِسی --	----	ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
جِن رکھݨ کءُ ہرِ آپِ ہوءِ ہور کیتی جھکھِ جھکھِ جائِسی --	----	ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥
جن نانک نامُ دھِیاءِ تُو ہرِ ہلتِ پلتِ چھوڑائِسی --1--	----	ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥
م: 4 --	----	ਮਃ ੪ ॥
گُرسِکھا کےَ منِ بھاودی گُر ستِگر کی وڈِیائی --	----	ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ہرِ راکھہُ پیَج ستِگُرو کی نِت چڑھےَ سوائی --	----	ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
گُر ستِگر کےَ منِ پاربّرہمُ ہےَ پاربّرہمُ چھڈائی --	----	ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
گُر ستِگُر تاݨُ دِیباݨُ ہرِ تِن سبھ آݨِ نِوائی --	----	ਗੁਰ ਸਤਿਗੁਰੁ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
جِنی ڈِٹھا میرا ستِگُر بھاءُ کرِ تِن کے سبھِ پاپ گوائی --	----	ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ہرِ درگہ تے مُکھ اُجلے بہُ سوبھا پائی --	----	ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥

جنُ نانکُ منگّے دھوڑِ تِن جو گُر کے سِکھ میرے بھائی --2--	----	ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
پئُڑی --	----	ਪਉੜੀ ॥
ہءُ آکھِ سلاہی[1] سِپھتِ[2] سچّ سچُ سچے کی وڈِیائی -- | [1]سلاحی- [2]صِفتِ-	----	ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥
سالاہی[1] سچُ سلاہ[2] سچّ سچُ کیمتِ[3] کِنےَ ن پائی -- | [1]سالاحی- [2]سلاح- [3]قیمتِ-	----	ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥
سچُ سچا رسُ جِنی چکھِیا سے ترِپتِ رہے آگھائی --	Page# [311]	ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥
اِہُ ہرِ رسُ سیئی جانڑدے جِءُ گوُنّگےَ مِٹھِیائی کھائی --	----	ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੁੰਗੈ ਮਿਠਿਆਈ ਖਾਈ ॥
گُرِ پوُرےَ ہرِ پ٘ربھُ سیوِیا منِ وجی وادھائی --18--	----	ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥
سلوک م: 4 --	----	ਸਲੋਕ ਮਃ ੪ ॥
جِنا انّدرِ اُمرتھل سیئی جانڑنِ سوُلیِیا --	----	ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥
ہرِ جانڑہِ سیئی بِرہُ ہءُ تِن وِٹہُ سد گھُمِ گھولِیا --	----	ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥

ہرِ میلہُ سجنُ پُرکھُ میرا سِرُ تِن وِٹہُ تل رولِیا --	----	ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥
جو سِکھ گُر کار کماوہِ ہءُ گُلمُ تِنا کا گولِیا --	----	ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥
ہرِ رنگِ چلُولے جو رتے تِن بھِنی ہرِ رنگِ چولِیا --	----	ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥
کرِ کرِپا نانک میلِ گُر پہِ سِرُ ویچِیا مولِیا --1--	----	ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥
م: 4 --	----	ਮਃ ੪ ॥
اَئُگنی بھرِیا سریرُ ہےَ کِءُ سنتہُ نِرملُ ہوءِ --	----	ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥
گُرمُکھِ گُنٹ ویہاجھیئہِ ملُ ہئُمےَ کڈھےَ دھوءِ --	----	ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥
سچُ وننجہِ رنگ سِءُ سچُ سئُدا ہوءِ --	----	ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥
توٹا مُولِ ن آوئی لاہا ہرِ بھاوےَ سوءِ --	----	ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥
نانک تِن سچُ وننجِیا جِنا دھُرِ لِکھِیا پراپتِ ہوءِ --2--	----	ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

پئُڑی ـ ـ	----	ਪਉੜੀ ॥
سالاہی[1] سچُ سالاہݨا[2] سچُ سچا پُرکھُ نِرالے ـ ـ | [1]سالاحی ـ [2]سالاحنٹا ـ	----	ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥
سچُ سیوی سچُ مِن وسےَ سچُ سچا ہرِ رکھوالے ـ ـ	----	ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥
سچُ سچا جِنی ارادھِیا سے جاءِ رلے سچ نالے ـ ـ	----	ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥
سچُ سچا جِنی ن سیوِیا سے منمُکھ مُوڑ بیتالے ـ ـ	----	ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥
اوہ آلُ پتالُ مُہہُ بولدے جِءُ پیتےَ مدِ متوالے ـ ـ19ـ ـ	----	ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥
سلوک مہلا[1] 3 ـ ـ | [1]محلا ـ	----	ਸਲੋਕ ਮਹਲਾ ੩ ॥
گئُڑی راگِ سُلکھݨی جے کھسمےَ[1] چِتِ کرےءِ ـ ـ | [1]خصمےَ ـ	----	ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥
بھاݨےَ چلےَ ستِگُرو کےَ اَیسا سِیگارُ کرےءِ ـ ـ	----	ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥
سچا سبدُ بھتارُ ہےَ سدا سدا راوےءِ ـ ـ	----	ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥

جِ ءُ اُبلی مجیٹھےَ رنّگُ گہگہا تِ ءُ سچے نوُ جی ءُ دےءِ --	----	ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥
رنّگِ چلوُلےَ اتِ رتی سچے سِ ءُ لگا نیہُ --	----	ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥
کوُڑُ ٹھگی لجھی نا رہےَ کوُڑُ مُلنّما پلیٹِ دھریہُ --	----	ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥
کوُڑی کرنِ وڈائِیا کوُڑے سِ ءُ لگا نیہُ --	----	ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥
نانک سچا آپِ ہےَ آپے ندرِ کرےءِ --1--	----	ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥
م: 4 --	----	ਮਃ ੪ ॥
ستسنّگتِ مہِ ہرِ اُستتِ ہےَ سنّگِ سادھوُ ملے پِیارِیا --	----	ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥
اوءِ پُرکھ پّرانْی دھنّنِ جن ہہِ اُپدیسُ کرہِ پرءُپکارِیا --	----	ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥
ہرِ نامُ دّرِڑاوہِ ہرِ نامُ سُنْاوہِ ہرِ نامے جگُ نِستارِیا --	----	ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥
گُر ویکھنْ کءُ سبھُ کوئی لوچےَ نو کھنّڈ جگتِ نمسکارِیا --	----	ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥

تُدھُ آپے آپُ رکھِیا ستِگُر وِچِ گُرُ آپے تُدھُ سوارِیا ۔۔	----	ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥
تُو آپے پُوجہِ پُوج کراوہِ ستِگُر کءُ سِرجݨہارِیا ۔۔	----	ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥
کوئی وِچھُڑِ جاءِ ستِگُرو پاسہُ تِسُ کالا مُہُ جمِ مارِیا ۔۔	----	ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥
تِسُ اگےَ پِچھےَ ڈھوئی ناہی گُرسِکھی منِ وِیچارِیا ۔۔	Page# [312]	ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
ستِگُرو نو ملے سیئی جن اُبرے جِن ہِردےَ نامُ سمارِیا ۔۔	----	ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
جن نانک کے گُرسِکھ پُتہہُ ہرِ جپِئہُ ہرِ نِستارِیا ۔۔2۔۔	----	ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥
مہلا[1] 3 ۔۔ | [1]محلا۔	----	ਮਹਲਾ ੩ ॥
ہئُمےَ جگتُ بھُلائِیا دُرمتِ بِکھِیا بِکار ۔۔	----	ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥
ستِگُرُ ملےَ ت ندرِ ہوءِ منمُکھ انّدھ انّدھِیار ۔۔	----	ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥
نانک آپے میلِ لۓ جِس نو سبدِ لاۓ پِیارُ ۔۔3۔۔	----	ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥

ਪਉੜੀ ॥	----	پئُڑی --
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥	----	سچُ سچے کی سِپھتِ[1] سلاہ[2] ہےَ سو کرے جِسُ انّدرُ بھِجےَ --
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥	----	جِنی اِک منِ اِکُ ارادھِیا تِن کا کنّدھُ ن کبہُو چھِجےَ --
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥	----	دھنُ دھنُ پُرکھ ساباسِ ہےَ جِن سچُ رسنا انّمرِتُ پجےَ --
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥	----	سچُ سچا جِن منِ بھاودا سے منِ سچی درگہ لجےَ --
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥	----	دھنُ دھنّنُ جنمُ سچِیارِییا مُکھ اُجل سچُ کرِجےَ --20--
ਸਲੋਕ ਮਃ ੪ ॥	----	سلوک م: 4 --
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥	----	ساکت جاءِ نِوہِ گر آگےَ منِ کھوٹے کُوڑِ کُوڑِیارے --
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥	----	جا گُرُ کہےَ اُٹھہُ میرے بھائی بہِ جاہِ گھُسرِ بگُلارے --
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥	----	گُرسِکھا انّدرِ ستِگُرُ ورتےَ چُݨِ کڈھے لدھووارے --

[1]صِفتِ-
[2]سلاح-

اوءِ اگےَ پچھےَ بہِ مُہُ چھپائِنِ ن رلنی کھوٹیارے --	----	ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥
اونا دا بھکھُ سُ اوتھےَ ناہی جاءِ کوُڑُ لہنِ بھیڈارے --	----	ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥
جے ساکتُ نرُ کھاوائیِۓ لوچیِۓ بِکھُ کڈھےَ مُکھِ اُگلارے --	----	ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥
ہرِ ساکت سیتی سنّگُ ن کرِیئہُ اوءِ مارے سِرجنْہارے --	----	ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥
جِس کا اِہُ کھیلُ سوئی کرِ ویکھےَ جن نانک نامُ سمارے --1--	----	ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥
م:4 --	----	ਮਃ ੪ ॥
ستِگُرُ پُرکھُ اگنّمُ ہےَ جِسُ اندرِ ہرِ اُرِ دھارِیا --	----	ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ستِگُرو نو اپڑِ کوءِ ن سکئی جِسُ ولِ سِرجنْہارِیا --	----	ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥
ستِگُرو کا کھڑگُ سنّجوءُ ہرِ بھگتِ ہےَ جِتُ کالُ کنّٹکُ مارِ وِڈارِیا --	----	ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥
ستِگُرو کا رکھنْہارا ہرِ آپِ ہےَ ستِگُرو کےَ پچھےَ ہرِ سبھِ اُبارِیا --	----	ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥

جو منّدا چِتوے پُورے ستِگُرو کا سو آپ اُپاونٖہارے مارِیا --	----	ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥
ایہ گل ہووے ہر درگہ سچے کی جن نانک اگمُ وِیچارِیا --2--	----	ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥
پئُڑی --	----	ਪਉੜੀ ॥
سچُ سُتیا جِنی ارادھیا جا اُٹھے تا سچُ چوے --	----	ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥
سے وِرلے جُگ مہِ جانٖیئہِ جو گُرمُکھِ سچُ روے --	----	ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥
ہءُ بلِہاری تِن کءُ جِ اندِنُ سچُ لوے --	----	ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥
جِن منِ تنِ سچا بھاودا سے سچی درگہ گوے --	----	ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥
جنُ نانکُ بولے سچُ نامُ سچُ سچا سدا نوے --21--	----	ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥
سلوکُ م: 4 --	----	ਸਲੋਕੁ ਮਃ ੪ ॥
کِیا سوتا کِیا جاگتا گُرمُکھِ تے پرواݨُ --	----	ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥

Page# [313]

جِنا ساسِ گراسِ ن وِسرےَ سے پُورے پُرکھ پردھان --		ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
کرمی ستِگُرُ پائیئےَ اندِنُ لگےَ دھِیانُ --	----	ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
تِن کی سنّگتِ مِلِ رہا درگہ پائی مانُ --	----	ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
سئُدے واہ واہ اُچرہِ اُٹھدے بھی واہ کرینِ --	----	ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
نانک تے مُکھ اُجلے جِ نِت اُٹھِ سنّمالینِ --1--	----	ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥
م: 4 --	----	ਮਃ ੪ ॥
ستِگُر سیوِیئے آپٹا پائیئے نامُ اپارُ --	----	ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
بھئُجلِ ڈُبدِیا کڈھِ لئے ہرِ داتِ کرے داتارُ --	----	ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
دھنّنُ دھنّنُ سے ساہ ہےَ جِ نامِ کرہِ واپارُ --	----	ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
ونجارے سِکھ آودے سبدِ لگھاوٹہارُ --	----	ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥

جن نانکؔ جِن کءُ کرِپا بھئی تِن سیوِیا سِرجنْہارُ --2--	----	ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥
پئُڑی --	----	ਪਉੜੀ ॥
سچُ سچے کے جن بھگت ہہِ سچُ سچا جِنی ارادھِیا --	----	ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥
جِن گُرمُکھِ کھوجِ ڈھنڈھولِیا تِن اندرہُ ہی سچُ لادھِیا --	----	ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥
سچُ ساہِبُ[1] سچُ جِنی سیوِیا کالُ کنٹکُ مارِ تِنی سادھِیا --	----	ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥
سچُ سچا سبھ دُو وڈا ہےَ سچُ سیونِ سے سچِ رلادھِیا --	----	ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥
سچُ سچے نو ساباسِ ہےَ سچُ سچا سیوِ پھلادھِیا --22--	----	ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥
سلوک م: 4 --	----	ਸਲੋਕ ਮਃ ੪ ॥
منمُکھُ پرّانٹی مُگدھُ ہےَ نامہِین بھرماءِ --	----	ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
بِن گُر منُویا نا ٹکےَ پھِرِ پھِرِ جُونی پاءِ --	----	ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥

[1] صاحِب۔

ہرِ پرّبھُ آپِ دئِیال ہوءِ
تاں ستِگُرُ مِلِیا آءِ ۔۔

ਹਰਿ ਪ੍ਰਭੁ ਆਪਿ ਦਇਆਲ ਹੋਹਿ
ਤਾਂ ਸਤਿਗੁਰੁ ਮਿਲਿਆ ਆਇ ॥

جن نانکُ نامُ سلاہِ[1] تُوٗ
جنم مرنٖ دُکھُ جاءِ ۔۔1۔۔ | [1]سلاحِ۔

ਜਨ ਨਾਨਕ ਨਾਮੁ ਸਲਾਹਿ ਤੂ
ਜਨਮ ਮਰਣ ਦੁਖੁ ਜਾਇ ॥੧॥

م: 4 ۔۔

ਮਃ ੪ ॥

گُرُ سالاہی[1] آپݨا
بہُ بِدھِ رنّگِ سُبھاءِ ۔۔ | [1]سالاحی۔

ਗੁਰੁ ਸਾਲਾਹੀ ਆਪਣਾ
ਬਹੁ ਬਿਧਿ ਰੰਗਿ ਸੁਭਾਇ ॥

ستِگُر سیتی منُ رتا
رکھِیا بݨت بݨاءِ ۔۔

ਸਤਿਗੁਰ ਸੇਤੀ ਮਨੁ ਰਤਾ
ਰਖਿਆ ਬਣਤ ਬਣਾਇ ॥

جِہوا سالاہِ[1] ن رجئی
ہرِ پرِّیتم چِتُ لاءِ ۔۔ | [1]سالاحِ۔

ਜਿਹਵਾ ਸਾਲਾਹਿ ਨ ਰਜਈ
ਹਰਿ ਪ੍ਰੀਤਮ ਚਿਤੁ ਲਾਇ ॥

نانک ناوےَ کی منِ بھُکھ ہےَ
منُ ترِّپتےَ ہرِ رسُ کھاءِ ۔۔2۔۔

ਨਾਨਕ ਨਾਵੈ ਕੀ ਮਨਿ ਭੁਖ ਹੈ
ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

پئُڑی ۔۔

ਪਉੜੀ ॥

سچُ سچا کُدرتِ[1] جاݨیٔےَ
دِنُ راتی جِنِ بݨائِیا ۔۔ | [1]قُدرتِ۔

ਸਚੁ ਸਚਾ ਕੁਦਰਤਿ ਜਾਣੀਐ
ਦਿਨੁ ਰਾਤੀ ਜਿਨਿ ਬਣਾਈਆ ॥

سو سچُ سلاہی[1] سدا سدا
سچُ سچے کِیا وڈِیائِیا ۔۔ | [1]سلاحی۔

ਸੋ ਸਚੁ ਸਲਾਹੀ ਸਦਾ ਸਦਾ
ਸਚੁ ਸਚੇ ਕੀਆ ਵਡਿਆਈਆ ॥

سالاہی[1] سچُ سلاہ[2] سچُ سچُ کیمتِ[3] کنےَ ن پائِیا ۔۔ | [1]سالاحی۔ [2]سلاح۔ [3]قیمتِ۔	----	ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
جا مِلیا پوُرا ستِگرُو تا ہاجرُ ندری آئِیا ۔۔	----	ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
سچُ گرُمکھِ جِنی سلاہِیا[1] تِنا بھکھا سبھِ گوائِیا ۔۔23۔۔ | [1]سلاحِیا۔	----	ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥
سلوک م: 4 ۔۔	----	ਸਲੋਕ ਮਃ ੪ ॥
مےَ منُ تنُ کھوجِ کھوجیدِیا سو پرّبھُ لدھا لوڑِ ۔۔	----	ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
وِسٹُ گرُو مےَ پائِیا جِن ہرِ پرّبھُ دِتا جوڑِ ۔۔1۔۔	----	ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
م: 3 ۔۔	----	ਮਃ ੩ ॥
مائِیادھاری اتِ انّنا بوُلا ۔۔	----	ਮਾਇਆਧਾਰੀ ਅਤਿ ਅੰਨਾ ਬੋਲਾ ॥
سبدُ ن سُنئی بہُ روُل گھچوُلا ۔۔	----	ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
گرُمکھِ جاپےَ سبدِ لو لاءِ ۔۔	----	ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
ہرِ نامُ سُنِ منّنے ہرِ نامِ سماءِ ۔۔	----	ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
جو تِسُ بھاوےَ سُ کرے کرائِیا ۔۔	----	ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
نانک وجدا جنّتُ وجائِیا ۔۔2۔۔	----	ਨਾਨਕ ਵਜਦਾ ਜੰਤੁ ਵਜਾਇਆ ॥੨॥
پئُڑی ۔۔	Page# [314]	ਪਉੜੀ ॥

تُو کرتا سبھُ کِچھُ جانڈا
جو جیِیا اندرِ ورتے --

ਤੂ ਕਰਤਾ ਸਭੁ ਕਿਛੁ ਜਾਣਦਾ
ਜੋ ਜੀਆ ਅੰਦਰਿ ਵਰਤੈ ॥

تُو کرتا آپِ اگنٹُ ہے
سبھُ جگُ وِچِ گنٹتے --

ਤੂ ਕਰਤਾ ਆਪਿ ਅਗਣਤੁ ਹੈ
ਸਭੁ ਜਗੁ ਵਿਚਿ ਗਣਤੈ ॥

سبھُ کِیتا تیرا ورتدا
سبھ تیری بنٹتے --

ਸਭੁ ਕੀਤਾ ਤੇਰਾ ਵਰਤਦਾ
ਸਭ ਤੇਰੀ ਬਣਤੈ ॥

تُو گھٹِ گھٹِ اِکُ ورتدا
سچُ ساہِب[1] چلتے -- | [1]صاحِب-

ਤੂ ਘਟਿ ਘਟਿ ਇਕੁ ਵਰਤਦਾ
ਸਚੁ ਸਾਹਿਬ ਚਲਤੈ ॥

سِتگُر نو مِلے سُ ہرِ مِلے
ناہی کِسے پرتے --24--

ਸਤਿਗੁਰ ਨੋ ਮਿਲੇ ਸੁ ਹਰਿ ਮਿਲੇ
ਨਾਹੀ ਕਿਸੈ ਪਰਤੈ ॥੨੪॥

سلوکُ م: 4 --

ਸਲੋਕੁ ਮਃ ੪ ॥

اِہُ منُویا دِرڑ کرِ رکھیِئے
گُرمُکھِ لائیِئے چِتُ --

ਇਹੁ ਮਨੂਆ ਦ੍ਰਿੜੁ ਕਰਿ ਰਖੀਐ
ਗੁਰਮੁਖਿ ਲਾਈਐ ਚਿਤੁ ॥

کِءُ ساسِ گراسِ وِساریِئے
بہدِیا اُٹھدِیا نِت --

ਕਿਉ ਸਾਸਿ ਗਿਰਾਸਿ ਵਿਸਾਰੀਐ
ਬਹਦਿਆ ਉਠਦਿਆ ਨਿਤ ॥

مرنٹ جیونٹ کی چِنّتا گئی
اِہُ جیئڑا ہرِ پربھ وسِ --

ਮਰਣ ਜੀਵਣ ਕੀ ਚਿੰਤਾ ਗਈ
ਇਹੁ ਜੀਅੜਾ ਹਰਿ ਪ੍ਰਭ ਵਸਿ ॥

جِءُ بھاوے تِءُ رکھُ تُو
جن نانک نامُ بکھسِ[1] --1-- | [1]بخشِ-

ਜਿਉ ਭਾਵੈ ਤਿਉ ਰਖੁ ਤੂ
ਜਨ ਨਾਨਕ ਨਾਮੁ ਬਖਸਿ ॥੧॥

م: 3 --	----	ਮਃ ੩ ॥
منمُکھُ اہنّکاری مہلُ[1] ن جانڑَے کھِنُ آگے کھِنُ پِچھے -- | محلُ[1]-	----	ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
سدا بُلائیئَ مہلِ[1] ن آوے کِءُ کرِ درگہ سِجھے -- | محلِ[1]-	----	ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
ستِگُر کا مہلُ[1] وِرلا جانڑَے سدا رہے کر جوڑِ -- | محلُ[1]-	----	ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
آپنڑی کرِپا کرے ہرِ میرا نانک لئے بہوڑِ --2--	----	ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥
پئُڑی --	----	ਪਉੜੀ ॥
سا سیوا کیتی سپھل ہے جِتُ ستِگر کا منُ منّنے --	----	ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
جا ستِگُر کا منُ منّنِیا تا پاپ کسمّل بھنّنے --	----	ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
اُپدیسُ جِ دِتا ستِگُرو سو سُنڑِیا سِکھی کنّنے --	----	ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
جِن ستِگُر کا بھانڑا منّنِیا تِن چڑی چوگنڑِ ونّنے --	----	ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥

اِہ چال نِرالی گُرمُکھی گُر دِیکھیا سُݨِ مَن بھِنّے --25--	----	ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥
سلوکُ م: 3 --	----	ਸਲੋਕੁ ਮਃ ੩ ॥
جِنِ گُرُ گوپِیا آپݨا تِس ٹھئُر ن ٹھاءُ --	----	ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥
ہلتُ پلتُ دووے گئے درگہ ناہی تھاءُ --	----	ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥
اوہ ویلا ہتھِ ن آوئی پھِرِ ستِگُر لگہِ پاءِ --	----	ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥
ستِگُر کی گݨتے گھُسیئے دُکھے دُکھِ وِہاءِ --	----	ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥
ستِگُرُ پُرکھُ نِروَیرُ ہے آپے لئے جِس لاءِ --	----	ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥
نانک درسنُ جِنا ویکھالِئونُ تِنا درگہ لئے چھڈاءِ --1--	----	ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥
م: 3 --	----	ਮਃ ੩ ॥
منمُکھُ اگیانُ دُرمتِ اہنکاری --	----	ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
انترِ کرودھُ جوئے متِ ہاری --	----	ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
کوڑُ کُستُ اوہ پاپ کماوے --	----	ਕੂੜੁ ਕੁਸਤੁ ਓਹੁ ਪਾਪ ਕਮਾਵੈ ॥

کِیا اوہُ سُݨے کِیا آکھِ سُݨاوے --	----	ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
انّنا بولا کھُءِ اُجھڑِ پاءِ --	----	ਅੰਨਾ ਬੋਲਾ ਖੁਇ ਉਝੜਿ ਪਾਇ ॥
منمُکھُ اندھا آوے جاءِ --	----	ਮਨਮੁਖੁ ਅੰਧਾ ਆਵੈ ਜਾਇ ॥
بِنُ ستِگُر بھیٹے تھاءِ ن پاءِ --	----	ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
نانک پُوربِ لِکھِیا کماءِ --2--	----	ਨਾਨਕ ਪੂਰਬਿ ਲਿਖਿਆ ਕਮਾਇ ॥੨॥
پئُڑی --	----	ਪਉੜੀ ॥
جِن کے چِت کٹھور ہہِ سے بہہِ ن ستِگُر پاسِ --	----	ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
اوتھے سچُ ورتدا کُوڑیارا چِت اُداسِ --	----	ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
اوءِ ولُ چھلُ کرِ جھتِ کڈھدے پھِرِ جاءِ بہہِ کُوڑیارا پاسِ --	----	ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
وِچِ سچے کُوڑُ ن گڈئی مَنِ ویکھہُ کو نِرجاسِ --	----	ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
کُوڑیار کُوڑیاری جاءِ رلے سچیار سِکھ بیٹھے ستِگُر پاسِ --26--	----	ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
سلوکُ م: 5 --	Page# [315]	ਸਲੋਕੁ ਮਃ ੫ ॥
رہدے کھُہدے نِنّدک مارِئنُ کرِ آپے آہرُ --	----	ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥

سنّت سہائی نانکا ورتے سبھ جاہرُ[1] --1-- | [1]ظاہر-	----	ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥
م: 5 --	----	ਮਃ ੫ ॥
مُنڈھو بھُلے مُنّڈھ تے کِتھے پائِن ہتھُ --	----	ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥
تِنّنے مارے نانکا جِ کرنڑ کارنڑ سمرتھُ --2--	----	ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥
پئُڑی 5 --	----	ਪਉੜੀ ੫ ॥
لے پھاہے راتی تُرہِ پرّبھُ جانڑے پرّانڑی --	----	ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥
تکہِ نارِ پرائیا لُکِ انّدرِ ٹھانڑی --	----	ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥
سنّھی دینہِ وِکھنّم تھاءِ مِٹھا مدُ مانڑی --	----	ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥
کرمی آپو آپنڑی آپے پچھُتانڑی --	----	ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥
اجرائیلُ[1] پھریستا تِل پیڑے گھانڑی --27-- | [1]عزرائیلُ-	----	ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥
سلوک م: 5 --	----	ਸਲੋਕ ਮਃ ੫ ॥

سیوک سچے ساہ کے سیئی پرواݨ --	----	ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
دُوجا سیوِن نانکا سے پچِ پچ مُۓ اجاݨ --1--	----	ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥
م: 5 --	----	ਮਃ ੫ ॥
جو دھُرِ لِکھیا لیکھُ پرّبھ میٹݨا ن جاءِ --	----	ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥
رام نامُ دھنُ وکھرو نانک سدا دھیاءِ --2--	----	ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥
پئُڑی 5 --	----	ਪਉੜੀ ੫ ॥
نارائِݨ لئیا ناٹھُونگّڑا پیَر کتھےَ رکھےَ --	----	ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥
کردا پاپ اِمِتیا نِت وِسو چکھےَ --	----	ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥
نِنّدا کردا پچِ مُیا وِچ دیہی بھکھےَ --	----	ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥
سچےَ ساہِب[1] مارِیا کئُݨ تِس نو رکھےَ --	----	ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥

[1] صاحب-

نانک تِس سرݨاگتی	----	ਨਾਨਕ ਤਿਸੁ ਸਰਣਾਗਤੀ
جو پُرکھ الکھے --28--		ਜੋ ਪੁਰਖੁ ਅਲਖੈ ॥੨੮॥
سلوک م: 5 --	----	ਸਲੋਕ ਮਃ ੫ ॥
نرک گھور بہُ دُکھ گھݨے	----	ਨਰਕ ਘੋਰ ਬਹੁ ਦੁਖ ਘਣੇ
اکِرتگھݨا کا تھانُ --		ਅਕਿਰਤਘਣਾ ਕਾ ਥਾਨੁ ॥
تِن پرّبھِ مارے نانکا	----	ਤਿਨਿ ਪ੍ਰਭਿ ਮਾਰੇ ਨਾਨਕਾ
ہوءِ ہوءِ مُئے ہرامُ[1] --1-- | حرامُ[1]-		ਹੋਇ ਹੋਇ ਮੁਏ ਹਰਾਮੁ ॥੧॥
م: 5 --	----	ਮਃ ੫ ॥
اوکھدھ سبھے کِیتِئنُ	----	ਅਵਖਧ ਸਭੇ ਕੀਤਿਅਨੁ
نِنّدک کا دارُو ناہِ --		ਨਿੰਦਕ ਕਾ ਦਾਰੂ ਨਾਹਿ ॥
آپِ بھُلاۓ نانکا	----	ਆਪਿ ਭੁਲਾਏ ਨਾਨਕਾ
پچِ پچِ جونی پاہِ --2--		ਪਚਿ ਪਚਿ ਜੋਨੀ ਪਾਹਿ ॥੨॥
پئُڑی 5 --	----	ਪਉੜੀ ੫ ॥
تُس دِتا پُورے ستِگُرو	----	ਤੁਸਿ ਦਿਤਾ ਪੂਰੈ ਸਤਿਗੁਰੂ
ہرِ دھنُ سچُ اکھُٹُ --		ਹਰਿ ਧਨੁ ਸਚੁ ਅਖੁਟੁ ॥
سبھِ اندیسے مِٹ گئے	----	ਸਭਿ ਅੰਦੇਸੇ ਮਿਟਿ ਗਏ
جم کا بھءُ چھُٹُ --		ਜਮ ਕਾ ਭਉ ਛੁਟੁ ॥
کام کرّودھ بُریائِیا	----	ਕਾਮ ਕ੍ਰੋਧ ਬੁਰਿਆਈਆ
سنگِ سادھو تُٹُ --		ਸੰਗਿ ਸਾਧੂ ਤੁਟੁ ॥

وِنُّ سچے دُوجا سیودے ہُءِ مرسن بُٹُ ـ ـ	----	ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥
نانک کءُ گرِ بکھسِیا[1] نامَے سنّگِ جُٹُ ـ ـ29ـ ـ | [1]بخشِیا۔	----	ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥
سلوک م: 4 ـ ـ	----	ਸਲੋਕ ਮਃ ੪ ॥
تپا ن ہووَے اندّرہُ لوبھی نِت مائِیا نو پھِرَے ججمالیا ـ ـ	----	ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
اگو دے سدِیا ستےَ دی بھِکھِیا لۓ ناہی پِچھو دے پچھُتاءِ کےَ آنِ تپےَ پُتُ وِچِ بہالِیا ـ ـ	----	ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
پنّچ لوگ سبھِ ہسنڑ لگے تپا لوبھِ لہرِ ہےَ گالِیا ـ ـ	----	ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
جتھےَ تھوڑا دھنُ وکھےَ تتھےَ تپا بھِٹے ناہی دھنِ بہُتےَ ڈِٹھےَ تپےَ دھرمُ ہارِیا ـ ـ	----	ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੇ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
بھائی ایہُ تپا ن ہووی بگُلا ہےَ بہِ سادھ جنا وِیچارِیا ـ ـ	----	ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥
ست پُرکھ کی تپا نِنّدا کرےَ سنّسارےَ کی اُستتی وِچِ ہووَے ایتُ دوکھےَ تپا دیِ مارِیا ـ ـ	----	ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥

مہا پُرکھاں کی نِندا کا ویکھُ جِ تپے نو پھلُ لگا سبھُ گئِیا تپے کا گھالیا --	----	ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥
باہرِ بہے پنّچا وِچ تپا سدائے --	----	ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥
اندرِ بہے تپا پاپ کمائے --	----	ਅੰਦਰਿ ਬਹੈ ਤਪਾ ਪਾਪ ਕਮਾਏ ॥
ہرِ اندرلا پاپُ پنّچا نو اُگھا کرِ ویکھالیا --	Page# [316]	ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥
دھرم راءِ جمکنّکرا نو آکھِ چھڈِیا ایسُ تپے نو تتھے کھڑِ پائِہُ جتھے مہا مہاں ہتیارِیا --	----	ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥
پھرِ ایسُ تپے دے مُہِ کوئی لگہُ ناہی ایہُ ستگُرِ ہے پھٹکارِیا --	----	ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥
ہرِ کے درِ ورتیا سُ نانکِ آکھِ سُنائیا --	----	ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥
سو بُوجھے جُ دیِ سوارِیا --1--	----	ਸੋ ਬੂਝੈ ਜੁ ਦਯਿ ਸਵਾਰਿਆ ॥੧॥
م: 4 --	----	ਮਃ ੪ ॥
ہرِ بھگتاں ہرِ آرادھِیا ہرِ کی وڈِیائی --	----	ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

ہرِ کیرتنُ بھگت نِت گانْودے ہرِ نامُ سُکھدائی --	----	ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥
ہرِ بھگتاں نوٗ نِت ناوے دی وڈِیائی بکھسِیئنُ[1] نِت چڑھے سوائی -- | [1]بخشِیئنُ-	----	ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥
ہرِ بھگتاں نوٗ تھِرُ گھری بہالِئنُ اپݨی پیج رکھائی --	----	ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥
نِندکاں پاسہُ ہرِ لیکھا منگسی بہُ دےءِ سجائی[1] -- | [1]سزائی-	----	ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥
جیہا نِندک اپݨے جیءِ کماودے تیہو پھلُ پائی --	----	ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥
اندرِ کماݨا سرپر اُگھڑے بھاوے کوئی بہِ دھرتی وِچ کمائی --	----	ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥
جن نانکُ دیکھِ وِگسِیا ہرِ کی وڈِیائی --2--	----	ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥
پئُڑی م: 5 --	----	ਪਉੜੀ ਮਃ ੫ ॥
بھگت جناں کا راکھا ہرِ آپِ ہے کِیا پاپی کرِیئے --	----	ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥
گُمانُ کرہِ موڑ گُمانِیا وِسُ کھادھی مرِیئے --	----	ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥

آءِ لگے نی دِہ تھوڑڑے جِ ءُ پکا کھیت لُٹیٔے --	----	ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥
جیہے کرم کماودے تیویہو بھٹیٔے --	----	ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥
جن نانک کا کھسمُ[1] وڈا ہے سبھنا دا دھنیٔے --30-- | [1] خصمُ	----	ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥
سلوک م: 4 --	----	ਸਲੋਕ ਮਃ ੪ ॥
منمُکھ مُولہُ بھُلیا وِچ لبُ لوبھُ اہنکارُ --	----	ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
جھگڑا کرِدیا اندِنُ گُدرے سبدِ ن کرہِ وِیچارُ --	----	ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
سُدھِ مت کرتے سبھ ہِرِ لئی بولِن سبھُ وِکارُ --	----	ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
دِتےَ کِتےَ ن سنتوکھیئہِ انترِ تِسنا بہُ اگیانُ اندھیارُ --	----	ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾਰੁ ॥
نانک منمُکھا نالو تُٹی بھلی جن مائیا موہ پیارُ --1--	----	ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥
م: 4 --	----	ਮਃ ੪ ॥

جِنا اندرِ دُوجا بھاءُ ہے تِنّہا گُرمُکھِ پرِیت ن ہوءِ --	----	ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਾ ਗੁਰਮੁਖਿ ਪ੍ਰੀਤਿ ਨ ਹੋਇ ॥
اوہ آوے جاءِ بھوائیئے سُپنے سُکھُ ن کوءِ --	----	ਓਹ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥
کُوڑُ کماوے کُوڑُ اُچرے کُوڑِ لگِیا کُوڑُ ہوءِ --	----	ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥
مائِیا موہُ سبھُ دُکھُ ہے دُکھِ بنسے دُکھُ روءِ --	----	ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥
نانک دھاتُ لِوے جوڑُ ن آوئی جے لوچے سبھُ کوءِ --	----	ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥
جن کءُ پوتے پُنّنُ پئِیا تِنا گُر سبدی سُکھُ ہوءِ --2--	----	ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥
پئُڑی م: 5 --	----	ਪਉੜੀ ਮਃ ੫ ॥
نانک وِیچارہِ سنّت مُنِ جناں چارِ وید کہنّدے --	----	ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥
بھگت مُکھے تے بولدے سے وچن ہوونّدے --	----	ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
پرگٹ پاہارے جاپدے سبھِ لوک سُنّندے --	----	ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥

سُکھُ ن پائِن مُگدھ نر سنّت نالِ کھہنّدے --	----	ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
اوءِ لوچنِ اونا گُنا نو اوءِ اہنّکارِ سڑنّدے --	----	ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥
اوءِ ویچارے کِیا کرہِ جاں بھاگ دھُرِ منّدے --	----	ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥
جو مارے تِن پاربّرہمِ سے کسَے ن سنّدے --	Page# [317]	ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
وَیرُ کرنِ نِروَیر نالِ دھرمِ نِیاءِ پچنّدے --	----	ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥
جو جو سنّتِ سراپِیا سے پھِرہِ بھونّدے --	----	ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
پیڈُ مُنّڈھاہُو کٹِیا تِسُ ڈال سُکنّدے --31--	----	ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥
سلوک م: 5 --	----	ਸਲੋਕ ਮਃ ੫ ॥
گُر نانک ہرِ نامُ دّرِڑائِیا بھنّنڑ گھڑنڑ سمرتھُ --	----	ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥
پّربھُ سدا سمالہِ مِتّر تُو دُکھُ سبائِیا لتھُ --1--	----	ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥

م: 5 --	----	ਮਃ ੫ ॥
کھُدھِیاونّتُ ن جانٔئی لاج کُلاج کُبولُ --	----	ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥
نانکُ مانْگَے نامُ ہرِ کرِ کِرپا سنّجوگُ --2--	----	ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥
پئُڑی --	----	ਪਉੜੀ ॥
جیوہے کرم کماودا تیوہے پھلتے --	----	ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥
چبے تتا لوہ سارُ وِچ سنّگھے َپلتے --	----	ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥
گھتِ گلاواں چالِیا تِنِ دُوتِ امل[1] تے -- | [1]عمل-	----	ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥
کائی آس ن پُنّیِیا نِت پر ملُ ہِرتے --	----	ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥
کِیا ن جانٔے اکِرتگھنٔ وِچ جونی پھِرتے --	----	ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥
سبھے دھِراں نِکھُٹِیئُس ہِرِ لئِیئُس دھر تے --	----	ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥

وِجھڑ کلہ ن دیودا تاں لِئیا کرتے --	----	ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥
جو جو کرتے اہنّمےءُ جھڑِ دھرتی پڑتے --32--	----	ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥
سلوک م: 3 --	----	ਸਲੋਕ ਮਃ ੩ ॥
گُرمُکھِ گیانُ بِبیک بُدھِ ہوءِ --	----	ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥
ہرِ گُنڑ گاوے ہِردے ہارُ پروءِ --	----	ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥
پوِتُ پاونُ پرم بیچاری --	----	ਪਵਿਤੁ ਪਾਵਨੁ ਪਰਮ ਬੀਚਾਰੀ ॥
جِ اوسُ ملے تِسُ پارِ اُتاری --	----	ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥
انّترِ ہرِ نامُ باسنا سمانڑی --	----	ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥
ہرِ درِ سوبھا مہا اُتم بانڑی --	----	ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥
جِ پُرکھُ سُنڑے سُ ہوءِ نِہالُ --	----	ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥
نانک ستِگُر ملِئے پائِیا نامُ دھنُ مالُ --1--	----	ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥
م: 4 --	----	ਮਃ ੪ ॥
ستِگُر کے جیء کی سار ن جاپے کِ پورے ستِگُر بھاوے --	----	ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

گُرسِکھاں اندرِ ستِگُرو ورتےَ
جو سِکھاں نو لوچے سو گُر کھُسی[1] آوے --
[1]خُشی-

ਗੁਰਸਿਖਾਂ ਅੰਦਰਿ ਸਤਿਗੁਰੁ ਵਰਤੈ
ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥

ستِگر آکھے سُ کار کماونِ سُ جپُ کماوہِ
گُرسِکھاں کی گھال سچا تھاءِ پاوے --

ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ
ਕਮਾਵਹਿ
ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥

وِݨُ ستِگر کے ہُکمے[1] جِ گُرسِکھاں پاسہُ کنّمُ
کرائِیا لوڑے
تِس گُرسِکھُ پھِرِ نیڑِ ن آوے --
[1]حُکمے-

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ
ਪਾਸਹੁ ਕੰਮੁ ਕਰਾਇਆ ਲੋੜੇ
ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

گُر ستِگر اگے کو جیءُ لاءِ گھالے
تِس اگے گُرسِکھُ کار کماوے --

ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ
ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

جِ ٹھگی آوے ٹھگی اُٹھِ جاءِ
تِس نیڑے گُرسِکھُ مُولِ ن آوے --

ਜਿ ਠਗੀ ਆਵੈ ਠਗੀ ਉਠਿ ਜਾਇ
ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

بّرہمُ بیچارُ نانکُ آکھِ سُݨاوے --

ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥

جِ وِݨُ ستِگر کے منُ منّنے کنّمُ کرائے
سو جنّتُ مہا دُکھُ پاوے --2--

ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ
ਸੋ ਜੰਤੁ ਮਹਾ ਦੁਖੁ ਪਾਵੈ ॥੨॥

پئُڑی --

ਪਉੜੀ ॥

تُوںَ سچا ساہِبُ[1] اتِ وڈّا
تُہِ جیوڈُ تُوںَ وڈّ وڈّے --
[1]صاحِب-

ਤੂੰ ਸਚਾ ਸਾਹਿਬੁ ਅਤਿ ਵਡਾ
ਤੁਹਿ ਜੇਵਡੁ ਤੂੰ ਵਡ ਵਡੇ ॥

جِسُ تُوںٗ میلہِ سو تُدھُ ملے تُوںٗ آپے بکھسِ[1] لَیہِ لیکھا چھڈے -- | [1]بخشِ۔	----	ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥
جِس نو تُوںٗ آپِ ملائِدا سو ستِگُرُ سیوے منُ گڈ گڈے --	----	ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥
تُوںٗ سچا ساہِبُ[1] سچُ تُو سبھُ جیءُ پِنڈُ چمّمُ تیرا ہڈے -- | [1]صاحبُ۔	----	ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥
جِءُ بھاوے تِءُ رکھُ تُوںٗ سچِیا نانک منِ آس تیری وڈ وڈے --33--1-- سُدھُ --	----	ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥
گئُڑی کی وار مہلا[1] 5 | [1]محلا۔	Page# [318]	ਗਉੜੀ ਕੀ ਵਾਰ ਮਹਲਾ ੫
راءِ کمالدی موجدی کی وار کی دھُنِ اُپرِ گاونٖی	----	ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سلوک م: 5 --	----	ਸਲੋਕ ਮਃ ੫ ॥
ہرِ ہرِ نامُ جو جنُ جپے سو آئِیا پرواݨُ --	----	ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
تِسُ جن کے بلِہارنٖے جِنِ بھجِیا پّربھ نربانُ --	----	ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

جنم مرن دُکھ کٹیا ہرِ بھیٹیا پُرکھ سُجانْ --	----	ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
سنّت سنگِ ساگرُ ترے جن نانک سچا تانْ --1--	----	ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥
م: 5 --	----	ਮਃ ੫ ॥
بھلکے اُٹھِ پراہُنٹا میرے گھرِ آوءُ --	----	ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
پاءُ پکھالا تِس کے منِ تنِ نِت بھاوءُ --	----	ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥
نامُ سُنٹے نامُ سنّگرہے نامے لِو لاوءُ --	----	ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥
گرِہُ دھنُ سبھُ پوِتّرُ ہوءِ ہرِ کے گُنٹ گاوءُ --	----	ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥
ہرِ نام واپاری نانکا وڈبھاگی پاوءُ --2--	----	ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥
پئُڑی --	----	ਪਉੜੀ ॥
جو تُدھ بھاوے سو بھلا سچُ تیرا بھانٹا --	----	ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥

تُو سبھ مہِ ایکُ ورتدا سبھ ماہِ سماݨا ـــ	----	ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥
تھان تھننّترِ روِ رہِیا جیء انّدرِ جاݨا ـــ	----	ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥
سادھسنّگِ مِلِ پائیئَ منِ سچے بھاݨا ـــ	----	ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥
نانک پّربھ سرݨاگتی سد سد کُرباݨا[1] ـــ1ـــ | [1]قُرباݨاـ	----	ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥
سلوک م: 5 ـــ	----	ਸਲੋਕ ਮਃ ੫ ॥
چیتا ای تاں چیتِ ساہِبُ[1] سچا سوُ دھݨی ـــ | [1]صاحِبُـ	----	ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥
نانک ستِگُرُ سیوِ چڑِ بوہِتھِ بھئُجلُ پارِ پءُ ـــ1ـــ	----	ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥
م: 5 ـــ	----	ਮਃ ੫ ॥
وائُو سنّدے کپڑے پہِرِ گربِ گوار ـــ	----	ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
نانک نالِ ن چلنی جلِ بلِ ہوئے چھارُ ـــ2ـــ	----	ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥
پئُڑی ـــ	----	ਪਉੜੀ ॥

سیئی اُبرے جگےَ وِچ جو سچےَ رکھے --	----	ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥
مُہِ ڈِٹھےَ تِن کےَ جیوِیۓَ ہرِ انمّرِتُ چکھے --	----	ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥
کامُ کّرودھُ لوبھُ موہُ سنّگِ سادھا بھکھے --	----	ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥
کرِ کِرپا پّربھِ آپݨی ہرِ آپ پرکھے --	----	ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥
نانک چلت ن جاپنی کو سکےَ ن لکھے --2--	----	ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥
سلوک م: 5 --	----	ਸਲੋਕ ਮਃ ੫ ॥
نانک سوئی دِنسُ سُہاوڑا جِتُ پّربھُ آوےَ چِتِ --	----	ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
جِتُ دِنِ وِسرےَ پاربّرہمُ پھِٹُ بھلیری رُتِ --1--	----	ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥
م: 5 --	----	ਮਃ ੫ ॥
نانک مِتّرائی تِسُ سِءُ سبھ کِچھُ جِس کےَ ہاتھِ --	----	ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥

کُمِتّرا سیئی کانْڈھیئہِ اِک وِکھ ن چلہِ ساتھِ --	----	ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥
پئُڑی --	----	ਪਉੜੀ ॥
انّمرِتُ نامُ نِدھانُ ہےَ مِلِ پِیوہُ بھائی --	----	ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
جِسُ سِمرت سُکھُ پائیئےَ سبھ تِکھا بُجھائی --	----	ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥
کرِ سیوا پاربرّہم گُر بھُکھ رہےَ ن کائی --	----	ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥
سگل منورتھ پُنّنِیا امرا پدُ پائی --	----	ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥
تُدھُ جیوڈُ تُوہےَ پاربرّہم نانک سرنْائی --3--	----	ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥
سلوک م: 5 --	----	ਸਲੋਕ ਮਃ ੫ ॥
ڈِٹھڑو ہبھ ٹھاءِ اُوݨ ن کائی جاءِ --	----	ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥
نانک لدھا تِن سُیاءُ جِنا ستِگُرُ بھیٹِیا --1--	----	ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥
م: 5 --	Page# [319]	ਮਃ ੫ ॥

دامنی چمتکار تِ ءُ ورتارا جگ کھے --	----	ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
وتھُ سُہاوی ساءِ نانک ناءُ جپنّدو تِسُ دھنٹّی --2--	----	ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥
پئُڑی --	----	ਪਉੜੀ ॥
سِمرِتِ ساستّر سودھِ سبھِ کنےَ کِیم[1] ن جانٹّی -- | [1]قِیم-	----	ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
جو جنُ بھیٹےَ سادھسنّگِ سو ہرِ رنّگُ مانٹّی --	----	ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
سچُ نامُ کرتا پُرکھُ ایہ رتنا کھانٹّی --	----	ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
مستکِ ہووےَ لِکھِیا ہرِ سِمرِ پرانٹّی --	----	ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
توسا[1] دِچےَ سچُ نامُ نانک مِہمانٹّی --4-- | [1]توشا-	----	ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥
سلوک م: 5 --	----	ਸਲੋਕ ਮਃ ੫ ॥
انّترِ چِنّتا نَینٹّی سُکھی مُولِ ن اُترےَ بھُکھ --	----	ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥

نانک سچے نام بِنُ کسےَ ن لتھو دُکھُ --1--	----	ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥
م: 5 --	----	ਮਃ ੫ ॥
مُٹھڑے سیئی ساتھ جِنی سچُ ن لدِیا --	----	ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
نانک سے ساباسِ جِنی گُر مِل اِکُ پچھاݨیا --2--	----	ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
پئُڑی --	----	ਪਉੜੀ ॥
جتھےَ بَیسنِ سادھ جن سو تھانُ سُہنّدا --	----	ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
اوءِ سیونِ سمّرِتھُ آپݨا بِنسےَ سبھُ منّدا --	----	ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
پتت اُدھارݨ پاربرّہم سنّت بیدُ کہنّدا --	----	ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
بھگتِ وچھلُ تیرا بِردُ ہےَ جُگِ جُگِ ورتنّدا --	----	ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
نانکُ جاچےَ ایکُ نامُ منِ تنِ بھاوندا --5--	----	ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
سلوک م: 5 --	----	ਸਲੋਕ ਮਃ ੫ ॥

چڑی چُہکی پہُ پھُٹی وگنِ بہُتُ ترنّگ --	----	ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
اچرج رُوپ سنّتن رچے نانک نامہِ رنّگ --1--	----	ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
م: 5 --	----	ਮਃ ੫ ॥
گھر منّدر کھُسیِیا تہی جہ تُو آوہِ چِتِ --	----	ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
دُنیِیا کیِیا وڈِیائیِیا نانک سبھِ کُمِت --2--	----	ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
پئُڑی --	----	ਪਉੜੀ ॥
ہرِ دھنُ سچی راسِ ہےَ کنےَ وِرلےَ جاتا --	----	ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
تِسےَ پراپتِ بھائِرہُ جِسُ دےءِ بِدھاتا --	----	ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
من تن بھیِترِ مئُلیا ہرِ رنّگِ جنُ راتا --	----	ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
سادھسنّگِ گُنْ گائِیا سبھِ دوکھ کھاتا --	----	ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥

نانک سوئی جیوِیا جنِ اِکُ پچھاتا --6--	----	ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥
سلوک م: 5 --	----	ਸਲੋਕ ਮਃ ੫ ॥
کھکھڑِییا سُہاوِییا لگڑِییا اک کنّٹھِ --	----	ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
برہ وِچھوڑا دھنی سِءُ نانک سہسے گنّٹھِ --1--	----	ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
م: 5 --	----	ਮਃ ੫ ॥
وِساریدے مرِ گۓ مرِ بھِ ن سکہِ مُولِ --	----	ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
ویمُکھ ہوۓ رام تے جِءُ تسکر اُپرِ سُولِ --2--	----	ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥
پئُڑی --	----	ਪਉੜੀ ॥
سُکھ ندھانُ پّربھُ ایکُ ہے ابناسی سُنِیا --	----	ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
جلِ تھلِ مہیئلِ پُورِیا گھٹِ گھٹِ ہرِ بھنِیا --	----	ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥
اُوچ نیچ سبھ اِک سمانِ کیٹ ہستی بنِیا --	----	ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥

مِیت سکھا سُت بنّدھپو سبھِ تِس دے جِنْیا --	----	ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
تُس نانکُ دیوے جِس نامُ تِن ہرِ رنگُ مِنْیا --7--	----	ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥
سلوک م: 5 --	----	ਸਲੋਕ ਮਃ ੫ ॥
جِنا ساسِ گِراسِ ن وِسرے ہرِ ناماں منِ منّتُ --	----	ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
دھنّنُ سِ سیئی نانکا پُورنُ سوئی سنّتُ --1--	----	ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥
م: 5 --	----	ਮਃ ੫ ॥
اٹھے پہر بھئُدا پھِرے کھاوݨ سنّدڑے سُولِ --	----	ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
دوجکِ[1] پئُدا کِءُ رہے جا چِتِ ن ہوءِ رسُولِ --2-- | [1]دوزکِ-	----	ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥
پئُڑی --	Page# [320]	ਪਉੜੀ ॥
تِسے سریوہُ پْرانْیہو جِس دے ناءُ پلے --	----	ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
اَیتھے رہہُ سُہیلیا اگے نالِ چلے --	----	ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥

گھرُ بنّدھہُ سچ دھرم کا گڑِ تھنّمُ اہلےَ --	----	ਘਰੁ ਬੰਧਹੁ ਸਚ ਧਰਮ ਕਾ ਗੜਿ ਥੰਮੁ ਅਹਲੈ ॥
اوٹ لَیہُ نارائنٗے دِین دُنیا جھلےَ --	----	ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
نانک پکڑے چرنٗ ہرِ تِسُ درگہ ملےَ --8--	----	ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
سلوک م: 5 --	----	ਸਲੋਕ ਮਃ ੫ ॥
جاچکُ منّگےَ دانُ دیہِ پیارِیا --	----	ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
دیونْہارُ داتارُ مےَ نِت چِتارِیا --	----	ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
نِکھُٹِ ن جائی مُولِ اتُل بھنڈّارِیا --	----	ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
نانک سبدُ اپارُ تِنِ سبھُ کِچھُ سارِیا --1--	----	ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
م: 5 --	----	ਮਃ ੫ ॥
سِکھہُ سبدُ پیارِہو جنم مرن کی ٹیک --	----	ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

مُکھ اُوجل سدا سُکھی نانک سِمرت ایک --2--	----	ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
پئُڑی --	----	ਪਉੜੀ ॥
اوتھےَ انّمرِت ونڈِیئےَ سُکھِیا ہرِ کرنٹے --	----	ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
جم کےَ پنّتھِ ن پائیئہِ پھِرِ ناہی مرنٹے --	----	ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
جِس نو آئیا پریم رسُ تِسےَ ہی جرنٹے --	----	ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
بانٹی اُچرہِ سادھ جن امِءُ چلہِ جھرنٹے --	----	ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
پیکھِ درسنُ نانکُ جیوِیا من انّدرِ دھرنٹے --9--	----	ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥
سلوک م: 5 --	----	ਸਲੋਕ ਮਃ ੫ ॥
ستِگُرِ پُورےَ سیوِئےَ دُوکھا کا ہوءِ ناسُ --	----	ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥
نانک نامِ ارادھِئےَ کارجُ آوےَ راسِ --1--	----	ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥
م: 5 --	----	ਮਃ ੫ ॥

جِسُ سِمرت سنکٹ چھُٹہِ اند منگل بِسّرام --	----	ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
نانک جپیۓ سدا ہرِ نِمکھ ن بِسرءُ نامُ --2--	----	ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
پئُڑی --	----	ਪਉੜੀ ॥
تِن کی سوبھا کِیا گݨی جِنی ہرِ ہرِ لدھا --	----	ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
سادھا سرݨی جو پوے سُ چھُٹے بدھا --	----	ਸਾਧਾ ਸਰਣੀ ਜੋ ਪਵੈ ਸੁ ਛੁਟੈ ਬਧਾ ॥
گُݨ گاوے اِبناسیۓ جونِ گربھِ ن ددھا --	----	ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
گُرُ بھیٹِیا پاربّرہمُ ہرِ پڑِ بُجھِ سمدھا --	----	ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
نانک پائِیا سو دھݨی ہرِ اگم اگدھا --10--	----	ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥
سلوک م: 5 --	----	ਸਲੋਕ ਮਃ ੫ ॥
کامُ ن کرہی آپݨا پھِرہِ اوتا لوءِ --	----	ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥

نانک ناءِ وِسارِئے سُکھُ کِنیہا ہوءِ --1--	----	ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥
م: 5 --	----	ਮਃ ੫ ॥
بِکھے کئُڑتنِ سگل ماہِ جگتِ رہی لپٹاءِ --	----	ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
نانک جنِ وِیچارِیا مِیٹھا ہرِ کا ناءُ --2--	----	ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥
پئُڑی --	----	ਪਉੜੀ ॥
اِہ نِیسانْی[1] سادھ کی جِسُ بھیٹت ترِیئے -- | اِنیشانْی-	----	ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
جمکنّکرُ نیڑِ ن آوئی پھِرِ بہُڑِ ن مرِیئے --	----	ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
بھو ساگرُ سنّسارُ بِکھُ سو پارِ اُترِیئے --	----	ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
ہرِ گُنْ گُنّپھہُ منِ مال ہرِ سبھ ملُ پرہرِیئے --	----	ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
نانک پ٘رِیتم مِلِ رہے پاربْرہم نرہرِیئے --11--	----	ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
سلوک م: 5 --	----	ਸਲੋਕ ਮਃ ੫ ॥

نانک آئے سے پرواݨُ ہے جِن ہرِ وُٹھا چِتِ --	----	ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥
گالّہی ال پلالِیا کنّمِ ن آوہِ مِت --1--	----	ਗਾਲ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥
م: 5 --	----	ਮਃ ੫ ॥
پاربرّہمُ پرّبھُ دِرسٹی آئِیا پُورن الگم بِسماد --	----	ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
نانک رام نامُ دھنُ کِیتا پُورے گُر پرسادِ --2--	Page# [321]	ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
پئُڑی --	----	ਪਉੜੀ ॥
دھوہُ ن چلی کھسم[1] نالِ لبِ موہِ وِگُتے -- | [1]خصم-	----	ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥
کرتب کرنِ بھلیریا مدِ مائِیا سُتے --	----	ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥
پھِرِ پھِرِ جُونِ بھوائِیئنِ جم مارگِ مُتے --	----	ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥
کِیتا پائِنِ آپݨا دُکھ سیتی جُتے --	----	ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥

نانک ناءِ وِسارِیۓ سبھ منّدی رُتے --12--	----	ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥
سلوک م: 5 --	----	ਸਲੋਕ ਮਃ ੫ ॥
اُٹھنّدِیا بہنّدِیا سونّدِیا سُکھُ سوءِ --	----	ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
نانک نامِ سلاہِیۓ[1] مَنُ تَنُ سِیتلُ ہوءِ --1-- | [1]سلاحِیۓ	----	ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥
م: 5 --	----	ਮਃ ੫ ॥
لالچِ اٹِیا نِت پھِرے سُیارتھُ کرے ن کوءِ --	----	ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
جِسُ گُرُ بھیٹے نانکا تِسُ منِ وسِیا سوءِ --2--	----	ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥
پئُڑی --	----	ਪਉੜੀ ॥
سبھے وستُو کئُڑِییا سچے ناءُ مِٹھا --	----	ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥
سادُ آئِیا تِن ہرِ جناں چکھِ سادھی ڈِٹھا --	----	ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥
پاربرہمِ جِسُ لِکھِیا منِ تسے وُٹھا --	----	ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥

اِکُ نِرنّجنُ روِ رہِیا بھاءُ دُیا کُٹھا ـ ـ	----	ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥
ہرِ نانکُ منّگےَ جوڑِ کر پّربھُ دیوےَ تُٹھا ـ ـ13ـ ـ	----	ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥
سلوک م: 5 ـ ـ	----	ਸਲੋਕ ਮਃ ੫ ॥
جاچڑی سا سارُ جو جاچنّدی ہیکڑو ـ ـ	----	ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
گاݪھی بِیا وِکار نانکُ دھنی وِہُوݨیا ـ ـ1ـ ـ	----	ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥
م: 5 ـ ـ	----	ਮਃ ੫ ॥
نِیہِ جِ وِدھا منّنُ پچھاݨُو وِرلو تھِئو ـ ـ	----	ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
جوڑݨہارا سنّتُ نانکُ پادھرُ پدھرو ـ ـ2ـ ـ	----	ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥
پئُڑی ـ ـ	----	ਪਉੜੀ ॥
سوئی سیوِہُ جِیئڑے داتا بکھسِنّدُ[1] ـ ـ | [1]بخشِنّدُ ـ	----	ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
کِلوِکھ سبھِ بِناسُ ہونِ سِمرت گووِنّدُ ـ ـ	----	ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥

ہرِ مارگُ سادھُو دسِیا جپیِۓ گُرمنّتُ ۔۔	----	ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
مائِیا سُیاد سبھِ پھِکِیا ہرِ منِ بھاونّدُ ۔۔	----	ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥
دھِیاءِ نانک پریسرے جِنِ دِتی جِنّدُ ۔۔14۔۔	----	ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥
سلوک م: 5 ۔۔	----	ਸਲੋਕ ਮਃ ੫ ॥
وت لگی سچے نام کی جو بیجے سو کھاءِ ۔۔	----	ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥
تِسہِ پراپتِ نانکا جِس نو لِکھِیا آءِ ۔۔1۔۔	----	ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥
م: 5 ۔۔	----	ਮਃ ੫ ॥
منگّݨا ت سچُ اِکُ جِسُ تُسِ دیوے آپِ ۔۔	----	ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
جِتُ کھادھے منُ ترِپتیِۓ نانک ساہِب[1] داتِ ۔۔2۔۔	----	ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥
پئُڑی ۔۔	----	ਪਉੜੀ ॥
لاہا جگ مہِ سے کھٹہِ جِن ہرِ دھنُ راسِ ۔۔	----	ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥

[1] صاحِب۔

دُتِیا بھاءُ ن جاݨنی سچے دی آس --	----	ਦੂਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
نِہچلُ ایکُ سریوِیا ہورُ سبھ وِݨاسُ --	----	ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
پاربّرہمُ جِسُ وِسرے تِسُ بِرتھا ساسُ --	----	ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
کنّٹھِ لاءِ جن رکھِیا نانک بلِ جاسُ --15--	----	ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥
سلوک م: 5 --	----	ਸਲੋਕ ਮਃ ੫ ॥
پاربّرہمِ پھُرمائِیا[1] مِیہُ وُٹھا سہجِ سُبھاءِ -- | [1]فُرمائِیا۔	----	ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥
انّنُ دھنّنُ بہُتُ اُپجِیا پِرتھمی رجی تِپتِ اگھاءِ --	----	ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
سدا سدا گُݨ اُچرے دُکھُ دالدُ گِئیا بِلاءِ --	----	ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥
پُوربِ لِکھِیا پائِیا مِلِیا تِسے رجاءِ[1] -- | [1]رضاءِ۔	----	ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥
پریسرِ جیوالیا نانک تِسے دھِیاءِ --1--	----	ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥

م: 5 --	----	ਮਃ ੫ ॥
جیون پدُ نربانُ اِکو سِمرِیۓ --	Page# [322]	ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
دُوجی ناہی جاءِ کِن بِدھِ دھیرِیۓ --	----	ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
ڈِٹھا سبھُ سنّسارُ سُکھُ ن نام بِنُ --	----	ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
تنُ دھنُ ہوسی چھارُ جانڑے کوءِ جنُ --	----	ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
رنّگ رُوپ رس بادِ کِ کرہِ پرانڑیا --	----	ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
جِسُ بھُلاۓ آپِ تِسُ کل نہی جانڑیا --	----	ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
رنّگِ رتے نربانُ سچا گاوہی --	----	ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
نانک سرنِ دُیارِ جے تُدھُ بھاوہی --2--	----	ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥
پئُڑی --	----	ਪਉੜੀ ॥

جنّمݨُ مرݨُ ن تِنّہ کءُ جو ہرِ لڑِ لاگے --	----	ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ ॥
جِیوت سے پرواݨُ ہوۓ ہرِ کِیرتنِ جاگے --	----	ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
سادھسنّگُ جِن پائِیا سیئی وڈبھاگے --	----	ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
ناءِ وِسرِۓ دھ‏ّرِگُ جِیوݨا تُوٹے کچ دھاگے --	----	ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
نانک دھُوڑِ پُنِیت سادھ لکھ کوٹِ پراگے --16--	----	ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥
سلوکُ م: 5 --	----	ਸਲੋਕੁ ਮਃ ੫ ॥
دھرݨِ سُوںّنی کھڑ رتن جڑاوی ہرِ پ‏ّریم پُرکھُ منِ وُٹھا --	----	ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
سبھے کاج سُہیلڑے تھِیۓ گُرُ نانکُ ستِگُرُ تُٹھا --1--	----	ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
م: 5 --	----	ਮਃ ੫ ॥
پھِردی پھِردی دہ دِسا جل پربت بنراءِ --	----	ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥

جتھے ڈِٹھا مِرتکو اِل بہٹھی آءِ --2--	----	ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
پئُڑی --	----	ਪਉੜੀ ॥
جِس سرب سُکھا پھل لوڑیئہِ سو سچُ کماوءُ --	----	ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥
نیڑے دیکھءُ پاربرہمُ اِکُ نامُ دھیاوءُ --	----	ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
ہوءِ سگل کی رینُکا ہرِ سنگِ سماوءُ --	----	ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
دُوکھُ ن دیئی کِسے جی ء پتِ سِءُ گھرِ جاوءُ --	----	ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
پتِت پُنیت کرتا پُرکھُ نانکُ سُنٹاوءُ --17--	----	ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥
سلوکُ دوہا م: 5 --	----	ਸਲੋਕ ਦੋਹਾ ਮਃ ੫ ॥
ایکُ جِ ساجنُ مے کِیا سرب کلا سمرتھُ --	----	ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥
جی ءُ ہمارا کھنّنیۓ ہرِ من تن سنڈڑی وتھُ --1--	----	ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥
م: 5 --	----	ਮਃ ੫ ॥

ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥	----	جے کرُ گہہِ پیارڑے تُدھُ ن چھوڈا مُولِ --
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥	----	ہرِ چھوڈنِ سے دُرجنا پڑہِ دوجک[1] کےَ سُولِ --2-- | [1]دوزک-
ਪਉੜੀ ॥	----	پئُڑی --
ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥	----	سبھِ نِدھان گھرِ جِس دےَ ہرِ کرے سُ ہووےَ --
ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥	----	جپِ جپِ جِیوہِ سنّت جن پاپا ملُ دھووےَ --
ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥	----	چرن کمل ہِردےَ وسہِ سنّکٹ سبھِ کھووےَ --
ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥	----	گرُ پُورا جِسُ بھیٹیئَ مرِ جنمِ ن رووےَ --
ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥	----	پّربھ درس پِیاس نانک گھݨی کِرپا کرِ دیوےَ --18--
ਸਲੋਕ ਡਖਣਾ ਮਃ ੫ ॥	----	سلوک ڈکھݨا م: 5 --
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥	----	بھوری بھرمُ وجاءِ پِری مُہبتِ[1] ہِکُ تُو -- | [1]مُحبتِ-

جِتھہُ ونّجے جاءِ تِتھائُو مئُجُودُ سوءِ ـــ1ــ	----	ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥
م: 5 ــ	----	ਮਃ ੫ ॥
چڑِ کے گھوڑڑے کُنّدے پکڑِہِ کھُونّڈی دی کھیڈاری ــ	----	ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥
ہنّسا سیتی چِتُ اُلاسہِ کُکڑ دی اوڈاری ـــ2ــ	----	ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
پئُڑی ــ	----	ਪਉੜੀ ॥
رسنا اُچرے ہرِ سّرونٹی سُنٹے سو اُدھرے مِتا ــ	----	ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥
ہرِ جسُ لِکھہِ لاءِ بھاونی سے ہست پوِتا ــ	----	ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥
اٹھسٹھِ تیرتھ مجنا سبھِ پُنّن تِن کِتا ــ	----	ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥
سنّسار ساگر تے اُدھرے بِکھیا گڑُ جِتا ــ	----	ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥
نانک لڑِ لاءِ اُدھارِئنُ دئِ سیوِ امِتا ـــ19ــ	Page# [323]	ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥
سلوک م: 5 ــ	----	ਸਲੋਕ ਮਃ ੫ ॥

ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥	دھنّدھڑے کُلاہ چِتِ ن آوےَ ہیکڑو ۔۔
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥	نانکُ سیئی تنّن پھُٹنّنِ جِنا سانْئی وِسرےَ ۔۔1۔۔
ਮਃ ੫ ॥	م:5 ۔۔
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥	پریتہُ کیِتونُ دیوتا تِنِ کرنَھیہارے ۔۔
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥	سبھے سِکھ اُبارِئنُ پّربھِ کاج سوارے ۔۔
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥	نِنّدک پکڑِ پچھاڑِئنُ جھُوٹھے دربارے ۔۔
ਨਾਨਕ ਕਾ ਪ੍ਰਭਿ ਵਡਾ ਹੈ ਆਪਿ ਸਾਜਿ ਸਵਾਰੇ ॥੨॥	نانکُ کا پّربھِ وڈا ہےَ آپِ ساجِ سوارے ۔۔2۔۔
ਪਉੜੀ ॥	پئُڑی ۔۔
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥	پّربھُ بیئنّتُ کِچھُ انّتُ ناہِ سبھُ تِسےَ کرنٹا ۔۔
ਅਗਮ ਅਗੋਚਰੁ ਸਾਹਿਬੋ ਜੀਆ ਕਾ ਪਰਣਾ ॥	اگم اگوچرُ ساہِبو[1] جِیا کا پرنٹا ۔۔

[1] صاحِبو۔

ہست دےءِ پرّتپالدا
بھرنٛ پوکھنُٛ کرنٛا --
---- ਹਸਤ ਦੇਇ ਪ੍ਰਤਿਪਾਲਦਾ
ਭਰਣ ਪੋਖਣੁ ਕਰਣਾ ॥

مِہروانُ بکھسِنّدُ[1] آپِ
جپِ سچے ترنٛا -- | [1]بخشِندُ-
---- ਮਿਹਰਵਾਨੁ ਬਖਸਿੰਦੁ ਆਪਿ
ਜਪਿ ਸਚੇ ਤਰਣਾ ॥

جو تُدھُ بھاوے سو بھلا
نانک داس سرنٛا --20--
---- ਜੋ ਤੁਧੁ ਭਾਵੈ ਸੋ ਭਲਾ
ਨਾਨਕ ਦਾਸ ਸਰਣਾ ॥੨੦॥

سلوک م: 5 --
---- ਸਲੋਕ ਮਃ ੫ ॥

تِنّا بھُکھ ن کا رہی
جِس دا پرّبھ ہے سوءِ --
---- ਤਿੰਨਾ ਭੁਖ ਨ ਕਾ ਰਹੀ
ਜਿਸ ਦਾ ਪ੍ਰਭੁ ਹੈ ਸੋਇ ॥

نانک چرنٛی لگیا
اُدھرے سبھو کوءِ --1--
---- ਨਾਨਕ ਚਰਣੀ ਲਗਿਆ
ਉਧਰੈ ਸਭੋ ਕੋਇ ॥੧॥

م: 5 --
---- ਮਃ ੫ ॥

جاچِکُ منگّے نِت نامُ
ساہِبُ[1] کرے کبُولُ[2] -- | [1]صاحِب-
[2]قبُول-
---- ਜਾਚਿਕੁ ਮੰਗੈ ਨਿਤ ਨਾਮੁ
ਸਾਹਿਬੁ ਕਰੇ ਕਬੂਲੁ ॥

نانک پریسرُ ججمانُ
تِسہِ بھُکھ ن مُولِ --2--
---- ਨਾਨਕ ਪਰਮੇਸਰੁ ਜਜਮਾਨੁ
ਤਿਸਹਿ ਭੁਖ ਨ ਮੂਲਿ ॥੨॥

پئُڑی --
---- ਪਉੜੀ ॥

منُ رتا گوِندّ سنّگِ
سچُ بھوجنُ جوڑے --
---- ਮਨੁ ਰਤਾ ਗੋਵਿੰਦ ਸੰਗਿ
ਸਚੁ ਭੋਜਨੁ ਜੋੜੇ ॥

پّرِیتِ لگی ہرِ نام سِءُ اے ہستی گھوڑے --	----	ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
راج مِلکھ کھُسِیا گھنْی دھِیاءِ مُکھُ ن موڑے --	----	ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ڈھاڈھی دِرِ پّربھ منّگنْا درُ کدے ن چھوڑے --	----	ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
نانک منِ تنِ چاءُ ایہُ نِت پّربھ کءُ لوڑے --21--1-- سُدھُ کِیچے	----	ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
راگ گئُڑی بھگتاں کی بانْی	----	ਰਾਗੁ ਗਉੜੀ ਭਗਤਾਂ ਕੀ ਬਾਣੀ
ੴ ستِنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
گئُڑی گُیاریری سّری کبِیر جیءُ کے چئُپدے 14 --	----	ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
اب موہِ جلت رام جلُ پائِیا --	----	ਅਬ ਮੋਹਿ ਜਲਤ ਰਾਮ ਜਲੁ ਪਾਇਆ ॥
رام اُدکِ تنُ جلت بُجھائِیا --1-- رہاءُ --	----	ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
منُ مارنْ کارنْ بن جائیِۓ --	----	ਮਨੁ ਮਾਰਣ ਕਾਰਣਿ ਬਨ ਜਾਈਐ ॥
سو جلُ بِنُ بھگونّت ن پائیِۓ --1--	----	ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
جِہ پاوک سُرِ نر ہےَ جارے --	----	ਜਿਹ ਪਾਵਕ ਸੁਰਿ ਨਰ ਹੈ ਜਾਰੇ ॥

رام اُدکِ جن جلت اُبارے --2--	----	ਰਾਮ ਉਦਕਿ ਜਨ ਜਲਤ ਉਬਾਰੇ ॥੨॥
بھو ساگر سُکھ ساگر ماہی --	----	ਭਵ ਸਾਗਰ ਸੁਖ ਸਾਗਰ ਮਾਹੀ ॥
پیوِ رہے جل نِکھُٹت ناہی --3--	----	ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
کہِ کبِیر بھجُ سارِنّگپانی --	----	ਕਹਿ ਕਬੀਰ ਭਜੁ ਸਾਰਿੰਗਪਾਨੀ ॥
رام اُدکِ میری تِکھا بجُھانی --4--1--	----	ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
گئُڑی کبِیر جی --	----	ਗਉੜੀ ਕਬੀਰ ਜੀ ॥
مادھءُ جل کی پِیاس ن جاءِ --	----	ਮਾਧਉ ਜਲ ਕੀ ਪਿਆਸ ਨ ਜਾਇ ॥
جل مہِ اگنِ اُٹھی ادھِکاءِ --1-- رہاءُ --	----	ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
تُوںّ جلنِدھِ ہءُ جل کا مِینُ --	----	ਤੂੰ ਜਲਨਿਧਿ ਹਉ ਜਲ ਕਾ ਮੀਨੁ ॥
جل مہِ رہءُ جلہِ بِنُ کھِینُ --1--	----	ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
تُوںّ پِنّجرُ ہءُ سُوئٹا تور --	----	ਤੂੰ ਪਿੰਜਰੁ ਹਉ ਸੂਅਟਾ ਤੋਰ ॥
جمُ منّجارُ کہا کرےَ مور --2--	----	ਜਮੁ ਮੰਜਾਰੁ ਕਹਾ ਕਰੈ ਮੋਰ ॥੨॥
تُوںّ ترورُ ہءُ پنّکھی آہِ --	----	ਤੂੰ ਤਰਵਰੁ ਹਉ ਪੰਖੀ ਆਹਿ ॥
منّدبھاگی تیرو درسنُ ناہِ --3--	----	ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
تُوںّ ستِگُرُ ہءُ نئُتنُ چیلا --	Page# [324]	ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
کہِ کبِیر مِلُ انّت کی بیلا --4--2--	----	ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
گئُڑی کبِیر جی --	----	ਗਉੜੀ ਕਬੀਰ ਜੀ ॥
جب ہم ایکو ایکُ کرِ جانِیا --	----	ਜਬ ਹਮ ਏਕੋ ਏਕੁ ਕਰਿ ਜਾਨਿਆ ॥
تب لوگہ کاہے دُکھُ مانِیا --1--	----	ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥

ہم اپتہ اپُنی پتِ کھوئی --	----	ਹਮ ਅਪਤਹ ਅਪੁਨੀ ਪਤਿ ਖੋਈ ॥
ہمرےَ کھوجِ پرہُ متِ کوئی --1-- رہاءُ --	----	ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥
ہم منّدے منّدے من ماہی --	----	ਹਮ ਮੰਦੇ ਮੰਦੇ ਮਨ ਮਾਹੀ ॥
ساجھ پاتِ کاہُو سِءُ ناہی --2--	----	ਸਾਝ ਪਾਤਿ ਕਾਹੂ ਸਿਉ ਨਾਹੀ ॥੨॥
پتِ اپتِ تا کی نہی لاج --	----	ਪਤਿ ਅਪਤਿ ਤਾ ਕੀ ਨਹੀ ਲਾਜ ॥
تب جانہُگے جب اُگھرَیگو پاج --3--	----	ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥
کہُ کبِیر پتِ ہرِ پروانُ --	----	ਕਹੁ ਕਬੀਰ ਪਤਿ ਹਰਿ ਪਰਵਾਨੁ ॥
سرب تِیاگِ بھجُ کیول رامُ --4--3--	----	ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
گئُڑی کبِیر جی --	----	ਗਉੜੀ ਕਬੀਰ ਜੀ ॥
نگن پھِرت جَو پائیِئےَ جوگُ --	----	ਨਗਨ ਫਿਰਤ ਜੌ ਪਾਈਐ ਜੋਗੁ ॥
بن کا مِرگُ مُکتِ سبھُ ہوگُ --1--	----	ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
کِیا ناگے کِیا بادھے چام --	----	ਕਿਆ ਨਾਗੇ ਕਿਆ ਬਾਧੇ ਚਾਮ ॥
جب نہی چِینسِ آتم رام --1-- رہاءُ --	----	ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
مُوڈ مُنّڈاۓ جَو سِدھِ پائی --	----	ਮੂਡ ਮੁੰਡਾਏ ਜੌ ਸਿਧਿ ਪਾਈ ॥
مُکتی بھیڈ ن گئِیا کائی --2--	----	ਮੁਕਤੀ ਭੇਡ ਨ ਗਈਆ ਕਾਈ ॥੨॥
بِنّدُ راکھِ جَو ترِیِئےَ بھائی --	----	ਬਿੰਦੁ ਰਾਖਿ ਜੌ ਤਰੀਐ ਭਾਈ ॥
کھُسرےَ کِءُ ن پرم گتِ پائی --3--	----	ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
کہُ کبِیر سُنہُ نر بھائی --	----	ਕਹੁ ਕਬੀਰ ਸੁਨਹੁ ਨਰ ਭਾਈ ॥

رام نام بِنُ کِنِ گتِ پائی --4--4--	----	ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥
گئُڑی کبیر جی --	----	ਗਉੜੀ ਕਬੀਰ ਜੀ ॥
سنّدھِیا پرّات اِسنانُ کراہی --	----	ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
جِءُ بھئے دادُر پانی ماہی --1--	----	ਜਿਉ ਭਏ ਦਾਦੁਰ ਪਾਨੀ ਮਾਹੀ ॥੧॥
جءُ پےَ رام رام رتِ ناہی --	----	ਜਉ ਪੈ ਰਾਮ ਰਾਮ ਰਤਿ ਨਾਹੀ ॥
تے سبھِ دھرم راءِ کےَ جاہی --1-- رہاءُ --	----	ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
کائِیا رتِ بہُ رُوپ رچاہی --	----	ਕਾਇਆ ਰਤਿ ਬਹੁ ਰੂਪ ਰਚਾਹੀ ॥
تِن کءُ دئِیا سُپنےَ بھی ناہی --2--	----	ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
چارِ چرن کہہِ بہُ آگر --	----	ਚਾਰਿ ਚਰਨ ਕਹਹਿ ਬਹੁ ਆਗਰ ॥
سادھُو سُکھُ پاوہِ کلِ ساگر --3--	----	ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
کہُ کبیر بہُ کاءِ کریجےَ --	----	ਕਹੁ ਕਬੀਰ ਬਹੁ ਕਾਇ ਕਰੀਜੈ ॥
سربسُ چھوڈِ مہا رسُ پیجےَ --4--5--	----	ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
کبیر جی گئُڑی --	----	ਕਬੀਰ ਜੀ ਗਉੜੀ ॥
کِیا جپُ کِیا تپُ کِیا برّت پُوجا --	----	ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
جا کےَ رِدےَ بھاءُ ہےَ دُوجا --1--	----	ਜਾ ਕੈ ਰਿਦੈ ਭਾਉ ਹੈ ਦੂਜਾ ॥੧॥
رے جن منُ مادھءُ سِءُ لائیئےَ --	----	ਰੇ ਜਨ ਮਨੁ ਮਾਧਉ ਸਿਉ ਲਾਈਐ ॥
چتُرائی ن چترُبھُجُ پائیئےَ -- رہاءُ --	----	ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥

پرہرُ لوبھُ ارُ لوکاچارُ ۔۔	----	ਪਰਹਰੁ ਲੋਭੁ ਅਰੁ ਲੋਕਾਚਾਰੁ ॥
پرہرُ کامُ کروّدھُ اہنّکارُ ۔۔2۔۔	----	ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
کرم کرت بدھے اہنّمیو ۔۔	----	ਕਰਮ ਕਰਤ ਬਧੇ ਅਹੰਮੇਵ ॥
مِلِ پاتھر کی کرہی سیو ۔۔3۔۔	----	ਮਿਲਿ ਪਾਥਰ ਕੀ ਕਰਹੀ ਸੇਵ ॥੩॥
کہُ کبِیر بھگتِ کرِ پائِیا ۔۔	----	ਕਹੁ ਕਬੀਰ ਭਗਤਿ ਕਰਿ ਪਾਇਆ ॥
بھولے بھاءِ ملے رگھُرائِیا ۔۔4۔۔6۔۔	----	ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥
گئُڑی کبِیر جی ۔۔	----	ਗਉੜੀ ਕਬੀਰ ਜੀ ॥
گربھ واس مہِ کُلُ نہی جاتی[1] ۔۔ | [1]زاتی۔	----	ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
برّہم بِنّدُ تے سبھ اُتپاتی ۔۔1۔۔	----	ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
کہُ رے پنّڈِت بامن کب کے ہوئے ۔۔	----	ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
بامن کہِ کہِ جنمُ مت کھوئے ۔۔1۔۔ رہاءُ ۔۔	----	ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
جَو تُوںّ براہمنُ برہمنٹی جائِیا ۔۔	----	ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
تءُ آن باٹ کاہے نہی آئِیا ۔۔2۔۔	----	ਤਉ ਆਨ ਬਾਟ ਕਾਹੇ ਨਹੀ ਆਇਆ ॥੨॥
تُم کت براہمنڑ ہم کت سُود ۔۔	----	ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ہم کت لوہو تُم کت دُودھ ۔۔3۔۔	----	ਹਮ ਕਤ ਲੋਹੂ ਤੁਮ ਕਤ ਦੂਧ ॥੩॥
کہُ کبِیر جو برّہمُ بیچارے ۔۔	----	ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥

سو بّراہمݨُ کہِیئتُ ہےَ ہمارے --4--7--	----	ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
گئُڑی کبِیر جی --	Page# [325]	ਗਉੜੀ ਕਬੀਰ ਜੀ ॥
انّدھکار سُکھِ کبہِ ن سوئی ہےَ --	----	ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
راجا رنّکُ دوئُو مِلِ روئی ہےَ --1--	----	ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
جءُ پےَ رسنا رامُ ن کہِبو --	----	ਜਉ ਪੈ ਰਸਨਾ ਰਾਮੁ ਨ ਕਹਿਬੋ ॥
اُپجت بِنست رووت رہِبو --1-- رہاءُ --	----	ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
جس دیکھیِئےَ ترور کی چھائِیا --	----	ਜਸ ਦੇਖੀਐ ਤਰਵਰ ਕੀ ਛਾਇਆ ॥
پّران گۓ کہُ کا کی مائِیا --2--	----	ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
جس جنّتی مہِ جیءُ سمانا --	----	ਜਸ ਜੰਤੀ ਮਹਿ ਜੀਉ ਸਮਾਨਾ ॥
مُوۓ مرمُ کو کا کر جانا --3--	----	ਮੂਏ ਮਰਮੁ ਕੋ ਕਾ ਕਰ ਜਾਨਾ ॥੩॥
ہنّسا سرورُ کالُ سرِیر --	----	ਹੰਸਾ ਸਰਵਰੁ ਕਾਲੁ ਸਰੀਰ ॥
رام رسائِن پیءُ رے کبِیر --4--8--	----	ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
گئُڑی کبِیر جی --	----	ਗਉੜੀ ਕਬੀਰ ਜੀ ॥
جوتِ کی جاتِ جاتِ کی جوتی --	----	ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
تِتُ لاگے کنّچُویا پھل موتی --1--	----	ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
کونُ سُ گھرُ جو نِربھءُ کہِیئے --	----	ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥

بھءُ بھجِ جاءِ اَبھےَ ہوءِ رہیئےَ --1-- رہاءُ --	ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
تٹِ تیرتھِ نہی منُ پتیِیاءِ --	ਤਟਿ ਤੀਰਥਿ ਨਹੀ ਮਨੁ ਪਤੀਆਇ ॥
چار اچار رہے اُرجھاءِ --2--	ਚਾਰ ਅਚਾਰ ਰਹੇ ਉਰਝਾਇ ॥੨॥
پاپ پُنّن دُءِ ایک سمان --	ਪਾਪ ਪੁੰਨ ਦੁਇ ਏਕ ਸਮਾਨ ॥
نِج گھرِ پارسُ تجہُ گُن آن --3--	ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
کبیر نِرگُنٹ نام ن روسُ --	ਕਬੀਰ ਨਿਰਗੁਣ ਨਾਮ ਨ ਰੋਸੁ ॥
اِسُ پرچاءِ پرچِ رہُ ایسُ --4--9--	ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
گئُڑی کبیر جی --	ਗਉੜੀ ਕਬੀਰ ਜੀ ॥
جو جن پرمِتِ پرمنُ جانا --	ਜੋ ਜਨ ਪਰਮਿਤਿ ਪਰਮਨੁ ਜਾਨਾ ॥
باتن ہی بیَکُنّٹھ سمانا --1--	ਬਾਤਨ ਹੀ ਬੈਕੁੰਠ ਸਮਾਨਾ ॥੧॥
نا جانا بیَکُنّٹھ کہا ہی --	ਨਾ ਜਾਨਾ ਬੈਕੁੰਠ ਕਹਾ ਹੀ ॥
جانُ جانُ سبھِ کہہِ تہا ہی --1-- رہاءُ --	ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
کہن کہاون نہ پتیئئی ہے --	ਕਹਨ ਕਹਾਵਨ ਨਹ ਪਤੀਅਈ ਹੈ ॥
تءُ منُ مانےَ جا تے ہئُمےَ جئی ہے --2--	ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
جب لگُ منِ بیَکُنّٹھ کی آس --	ਜਬ ਲਗੁ ਮਨਿ ਬੈਕੁੰਠ ਕੀ ਆਸ ॥
تب لگُ ہوءِ نہی چرن نِواسُ --3--	ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥

کہُ کبیر اِہ کہیئے کاہِ --	----	ਕਹੁ ਕਬੀਰ ਇਹ ਕਹੀਐ ਕਾਹਿ ॥
سادھسنّگتِ بَیکنّٹھے آہِ --4--10--	----	ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
گئُڑی کبیر جی --	----	ਗਉੜੀ ਕਬੀਰ ਜੀ ॥
اُپجَے نِپجَے نِپجِ سمائی --	----	ਉਪਜੈ ਨਿਪਜੈ ਨਿਪਜਿ ਸਮਾਈ ॥
نَینہ دیکھت اِہُ جگُ جائی --1--	----	ਨੈਨਹ ਦੇਖਤ ਇਹੁ ਜਗੁ ਜਾਈ ॥੧॥
لاج ن مرہُ کہہُ گھرُ میرا --	----	ਲਾਜ ਨ ਮਰਹੁ ਕਹਹੁ ਘਰੁ ਮੇਰਾ ॥
انّت کی بار نہی کچھُ تیرا --1-- رہاء --	----	ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
انِک جتن کرِ کائِیا پالی --	----	ਅਨਿਕ ਜਤਨ ਕਰਿ ਕਾਇਆ ਪਾਲੀ ॥
مرتی بار اگنِ سنّگِ جالی --2--	----	ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
چویا چنّدنُ مردن انّگا --	----	ਚੋਆ ਚੰਦਨੁ ਮਰਦਨ ਅੰਗਾ ॥
سو تنُ جلےَ کاٹھ کے سنّگا --3--	----	ਸੋ ਤਨੁ ਜਲੈ ਕਾਠ ਕੈ ਸੰਗਾ ॥੩॥
کہُ کبیر سُنہُ رے گُنیا --	----	ਕਹੁ ਕਬੀਰ ਸੁਨਹੁ ਰੇ ਗੁਨੀਆ ॥
بِنسَیگو رُوپُ دیکھے سبھ دُنیا --4--11--	----	ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
گئُڑی کبیر جی --	----	ਗਉੜੀ ਕਬੀਰ ਜੀ ॥
اور مُوئے کِیا سوگُ کرِیجے --	----	ਅਵਰ ਮੂਏ ਕਿਆ ਸੋਗੁ ਕਰੀਜੈ ॥
تءُ کیِجے جءُ آپن جیِجے --1--	----	ਤਉ ਕੀਜੈ ਜਉ ਆਪਨ ਜੀਜੈ ॥੧॥
مےَ ن مرءُ مرِبو سنّسارا --	----	ਮੈ ਨ ਮਰਉ ਮਰਿਬੋ ਸੰਸਾਰਾ ॥
اب موہِ مِلِئو ہےَ جیِیاونہارا --1-- رہاءُ --	----	ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥

اِیا دیہی پرمل مہکنّدا --	----	ਇਆ ਦੇਹੀ ਪਰਮਲ ਮਹਕੰਦਾ ॥
تا سُکھ بِسرے پرمانّدا --2--	----	ਤਾ ਸੁਖ ਬਿਸਰੇ ਪਰਮਾਨੰਦਾ ॥੨॥
کُوئٹا ایکُ پنّچ پنِہاری --	----	ਕੂਅਟਾ ਏਕੁ ਪੰਚ ਪਨਿਹਾਰੀ ॥
ٹُوٹی لاجُ بھرےَ متِ ہاری --3--	----	ਟੂਟੀ ਲਾਜੁ ਭਰੈ ਮਤਿ ਹਾਰੀ ॥੩॥
کہُ کبِیر اِک بُدھِ بیچاری --	----	ਕਹੁ ਕਬੀਰ ਇਕ ਬੁਧਿ ਬੀਚਾਰੀ ॥
نا اوہُ کُوئٹا ناپنِہاری --4--12--	----	ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
گئُڑی کبِیر جی --	----	ਗਉੜੀ ਕਬੀਰ ਜੀ ॥
استھاور جنّگم کیِٹ پتنّگا --	----	ਅਸਥਾਵਰ ਜੰਗਮ ਕੀਟ ਪਤੰਗਾ ॥
انِک جنم کیِۓ بہُ رنّگا --1--	----	ਅਨਿਕ ਜਨਮ ਕੀਏ ਬਹੁ ਰੰਗਾ ॥੧॥
اَیسے گھر ہم بہُتُ بساۓ --	Page# [326]	ਐਸੇ ਘਰ ਹਮ ਬਹੁਤੁ ਬਸਾਏ ॥
جب ہم رام گربھ ہوءِ آۓ --1-- رہاءُ --	----	ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
جوگی جتی تپی برّہمچاری --	----	ਜੋਗੀ ਜਤੀ ਤਪੀ ਬ੍ਰਹਮਚਾਰੀ ॥
کبہُو راجا چھترّپتِ کبہُو بھیکھاری --2--	----	ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
ساکت مرہِ سنّت سبھِ جیِوہِ --	----	ਸਾਕਤ ਮਰਹਿ ਸੰਤ ਸਭਿ ਜੀਵਹਿ ॥
رام رسائِنُ رسناپیِوہِ --3--	----	ਰਾਮ ਰਸਾਇਨੁ ਰਸਨਾ ਪੀਵਹਿ ॥੩॥
کہُ کبِیر پرّبھ کِرپا کیِجےَ --	----	ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
ہارِ پرے اب پُورا دِیِجےَ --4--13--	----	ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
گئُڑی کبِیر جی کی نالِ رلاءِ لِکھِیا مہلا[1] 5 -- |	----	ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥

[1] محلا-

اَیسو اچرجُ دیکھِئو کبِیر --	----	ਐਸੋ ਅਚਰਜੁ ਦੇਖਿਓ ਕਬੀਰ ॥
ددھِ کےَ بھولےَ بِرولےَ نیرُ --1-- رہاءُ --	----	ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
ہری انّگوری گدہا چرےَ --	----	ਹਰੀ ਅੰਗੂਰੀ ਗਦਹਾ ਚਰੈ ॥
نِت اُٹھِ ہاسےَ ہیگےَ مرےَ --1--	----	ਨਿਤ ਉਠਿ ਹਾਸੈ ਹੀਗੈ ਮਰੈ ॥੧॥
ماتا بھَیسا انّمُہا جاءِ --	----	ਮਾਤਾ ਭੈਸਾ ਅੰਮੁਹਾ ਜਾਇ ॥
کُدِ کُدِ چرےَ رساتلِ پاءِ --2--	----	ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
کہُ کبِیر پرگٹُ بھئی کھیڈ --	----	ਕਹੁ ਕਬੀਰ ਪਰਗਟੁ ਭਈ ਖੇਡ ॥
لیلے کءُ چُوگھےَ نِت بھیڈ --3--	----	ਲੇਲੇ ਕਉ ਚੂਘੈ ਨਿਤ ਭੇਡ ॥੩॥
رام رمت متِ پرگٹی آئی --	----	ਰਾਮ ਰਮਤ ਮਤਿ ਪਰਗਟੀ ਆਈ ॥
کہُ کبِیر گُرِ سوجھی پائی --4--1--14--	----	ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
گئُڑی کبِیر جی پنّچپدے --	----	ਗਉੜੀ ਕਬੀਰ ਜੀ ਪੰਚਪਦੇ ॥
جِءُ جل چھوڈِ باہرِ بھئِئو مِینا --	----	ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
پُورب جنم ہءُ تپ کا ہِینا --1--	----	ਪੂਰਬ ਜਨਮ ਹਉ ਤਪ ਕਾ ਹੀਨਾ ॥੧॥
اب کہُ رام کون گتِ موری --	----	ਅਬ ਕਹੁ ਰਾਮ ਕਵਨ ਗਤਿ ਮੋਰੀ ॥
تجی لے بنارس متِ بھئی تھوری --1-- رہاءُ --	----	ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
سگل جنمُ سِو پُری گوائِیا --	----	ਸਗਲ ਜਨਮੁ ਸਿਵ ਪੁਰੀ ਗਵਾਇਆ ॥
مرتی بار مگھرِ اُٹھِ آئِیا --2--	----	ਮਰਤੀ ਬਾਰ ਮਗਹਰਿ ਉਠਿ ਆਇਆ ॥੨॥

بہُتُ برس تپُ کِییا کاسی --	----	ਬਹੁਤੁ ਬਰਸ ਤਪੁ ਕੀਆ ਕਾਸੀ ॥
مرنُ بھِئیا مگھر کی باسی --3--	----	ਮਰਨੁ ਭਇਆ ਮਗਹਰ ਕੀ ਬਾਸੀ ॥੩॥
کاسی مگھر سم بِیچاری --	----	ਕਾਸੀ ਮਗਹਰ ਸਮ ਬੀਚਾਰੀ ॥
اوچھی بھگتِ کیسے اُترِس پاری --4--	----	ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
کہُ گُرگج سِو سبھُ کو جانےَ --	----	ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
مُیا کبِیرُ رمت سّری رامےَ --5--15--	----	ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
گئُڑی کبِیر جی --	----	ਗਉੜੀ ਕਬੀਰ ਜੀ ॥
چویا چنّدن مردن انّگا --	----	ਚੋਆ ਚੰਦਨ ਮਰਦਨ ਅੰਗਾ ॥
سو تنُ جلےَ کاٹھ کےَ سنّگا --1--	----	ਸੋ ਤਨੁ ਜਲੈ ਕਾਠ ਕੈ ਸੰਗਾ ॥੧॥
اِسُ تن دھن کی کون بڈائی --	----	ਇਸੁ ਤਨ ਧਨ ਕੀ ਕਵਨ ਬਡਾਈ ॥
دھرنِ پرےَ اُروارِ ن جائی --1-- رہاءُ --	----	ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
راتِ جِ سووہِ دِن کرہِ کام --	----	ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
اِکُ کھِنُ لیہِ ن ہرِ کو نام --2--	----	ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
ہاتھِ ت ڈور مُکھِ کھائِئو تنّبور --	----	ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
مرتی بار کسِ بادھِئو چور --3--	----	ਮਰਤੀ ਬਾਰ ਕਸਿ ਬਾਧਿਓ ਚੋਰ ॥੩॥
گُرمتِ رسِ رسِ ہرِ گُن گاوےَ --	----	ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
رامےَ رام رمت سُکھُ پاوےَ --4--	----	ਰਾਮੈ ਰਾਮ ਰਮਤ ਸੁਖੁ ਪਾਵੈ ॥੪॥
کِرپا کرِ کےَ نامُ دّرِڑائی --	----	ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥

ہرِ ہرِ باس سُگندھ بسائی --5--	----	ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
کہت کبیر چیتِ رے اندھا --	----	ਕਹਤ ਕਬੀਰ ਚੇਤਿ ਰੇ ਅੰਧਾ ॥
ستِ رامُ جھُوٹھا سبھُ دھنّدھا --16--6--	----	ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
گئُڑی کبیر جی تِپدے چارتُکے --	----	ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
جم تے اُلٹِ بھئے ہےَ رام --	----	ਜਮ ਤੇ ਉਲਟਿ ਭਏ ਹੈ ਰਾਮ ॥
دُکھ بنسے سُکھ کیئو بِسرام --	----	ਦੁਖ ਬਿਨਸੇ ਸੁਖ ਕੀਓ ਬਿਸਰਾਮ ॥
بَیری اُلٹِ بھئے ہےَ میِتا --	----	ਬੈਰੀ ਉਲਟਿ ਭਏ ਹੈ ਮੀਤਾ ॥
ساکت اُلٹِ سُجن بھئے چِیتا --1--	----	ਸਾਕਤ ਉਲਟਿ ਸੁਜਨ ਭਏ ਚੀਤਾ ॥੧॥
اب موہِ سرب کُسل کرِ مانیا --	----	ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
سانْتِ بھئی جب گوبِدُ جانیا --1-- رہاءُ --	----	ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥
تن مہِ ہوتی کوٹِ اُپادھِ --	Page# [327]	ਤਨ ਮਹਿ ਹੋਤੀ ਕੋਟਿ ਉਪਾਧਿ ॥
اُلٹِ بھئی سُکھ سہج سمادھِ --	----	ਉਲਟਿ ਭਈ ਸੁਖ ਸਹਜਿ ਸਮਾਧਿ ॥
آپُ پچھانےَ آپےَ آپ --	----	ਆਪੁ ਪਛਾਨੈ ਆਪੈ ਆਪ ॥
روگُ ن بیاپےَ تینَو تاپ --2--	----	ਰੋਗੁ ਨ ਬਿਆਪੈ ਤੀਨੌ ਤਾਪ ॥੨॥
اب منُ اُلٹِ سناتنُ ہُویا --	----	ਅਬ ਮਨੁ ਉਲਟਿ ਸਨਾਤਨੁ ਹੂਆ ॥
تب جانیا جب جیوت مُویا --	----	ਤਬ ਜਾਨਿਆ ਜਬ ਜੀਵਤ ਮੂਆ ॥
کہُ کبیر سُکھِ سہج سماوءُ --	----	ਕਹੁ ਕਬੀਰ ਸੁਖਿ ਸਹਜਿ ਸਮਾਵਉ ॥

آپِ ن ڈرءُ ن اور ڈراوءُ --3--17--	----	ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥
گئُڑی کبیِر جی --	----	ਗਉੜੀ ਕਬੀਰ ਜੀ ॥
پِنّڈِ مُوئےَ جیءُ کِہ گھرِ جاتا --	----	ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥
سبدِ اتیِتِ اناہدِ راتا --	----	ਸਬਦਿ ਅਤੀਤਿ ਅਨਾਹਦਿ ਰਾਤਾ ॥
جِنِ رامُ جانِیا تِنہِ پچھانِیا --	----	ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥
جِءُ گُونّگے ساکر منُ مانِیا --1--	----	ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥
اَیسا گِیانُ کتھےَ بنواری --	----	ਐਸਾ ਗਿਆਨੁ ਕਥੈ ਬਨਵਾਰੀ ॥
من رے پون دِرڑ سُکھمن ناری --1-- رہاءُ --	----	ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
سو گُرُ کرہُ جِ بہُرِ ن کرنا --	----	ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥
سو پدُ روہُ جِ بہُرِ ن رونا --	----	ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥
سو دھِیانُ دھرہُ جِ بہُرِ ن دھرنا --	----	ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥
اَیسے مرہُ جِ بہُرِ ن مرنا --2--	----	ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥
اُلٹی گنّگا جمُن مِلاوءُ --	----	ਉਲਟੀ ਗੰਗਾ ਜਮੁਨ ਮਿਲਾਵਉ ॥
بِنُ جل سنّگم من مہِ نھاوءُ --	----	ਬਿਨੁ ਜਲ ਸੰਗਮ ਮਨ ਮਹਿ ਨ੍ਹਾਵਉ ॥
لوچا سمسرِ اِہُ بِئُہارا --	----	ਲੋਚਾ ਸਮਸਰਿ ਇਹੁ ਬਿਉਹਾਰਾ ॥
تتُ بیِچارِ کِیا اورِ بیِچارا --3--	----	ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥
اپُ تیجُ باءِ پ٘رِتھمی آکاسا --	----	ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥

اَیسی رہت رہءُ ہرِ پاسا --	----	ਐਸੀ ਰਹਤ ਰਹਉ ਹਰਿ ਪਾਸਾ ॥
کہےَ کبیر نرِنّجن دھیاوءُ --	----	ਕਹੈ ਕਬੀਰ ਨਿਰੰਜਨ ਧਿਆਵਉ ॥
تِتُ گھرِ جاءُ جِ بہُرِ ن آوءُ --4--18--	----	ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥
گئُڑی کبیر جی تپدے --	----	ਗਉੜੀ ਕਬੀਰ ਜੀ ਤਿਪਦੇ ॥
کنّچن سِءُ پائیئےَ نہی تولِ --	----	ਕੰਚਨ ਸਿਉ ਪਾਈਐ ਨਹੀ ਤੋਲਿ ॥
منُ دے رامُ لیِیا ہےَ مولِ --1--	----	ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
اب موہِ رامُ اپُنا کرِ جانِیا --	----	ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
سہج سُبھاءِ میرا منُ مانِیا --1-- رہاءُ --	----	ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
بّرہمےَ کتھِ کتھِ انّتُ ن پائِیا --	----	ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
رام بھگتِ بَیٹھے گھرِ آئِیا --2--	----	ਰਾਮ ਭਗਤਿ ਬੈਠੇ ਘਰਿ ਆਇਆ ॥੨॥
کہُ کبیر چنّچل متِ تیاگی --	----	ਕਹੁ ਕਬੀਰ ਚੰਚਲ ਮਤਿ ਤਿਆਗੀ ॥
کیول رام بھگتِ نِج بھاگی --3--1--19--	----	ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
گئُڑی کبیر جی --	----	ਗਉੜੀ ਕਬੀਰ ਜੀ ॥
جِہ مرنےَ سبھُ جگتُ تراسِیا --	----	ਜਿਹ ਮਰਨੈ ਸਭੁ ਜਗਤੁ ਤਰਾਸਿਆ ॥
سو مرنا گُر سبدِ پّرگاسِیا --1--	----	ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥
اب کَیسے مرءُ مرنِ منُ مانِیا --	----	ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥
مرِ مرِ جاتے جِن رامُ ن جانِیا --1-- رہاءُ --	----	ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥

مرنو مرنُ کہے سبھُ کوئی --	----	ਮਰਨੋ ਮਰਨੁ ਕਹੈ ਸਭੁ ਕੋਈ ॥
سہجے مرے امرُ ہوءِ سوئی --2--	----	ਸਹਜੇ ਮਰੈ ਅਮਰੁ ਹੋਇ ਸੋਈ ॥੨॥
کہُ کبیر منِ بھئِیا اننّدا --	----	ਕਹੁ ਕਬੀਰ ਮਨਿ ਭਇਆ ਅਨੰਦਾ ॥
گئِیا بھرمُ رہِیا پرماننّدا --3--20--	----	ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥
گئُڑی کبیر جی --	----	ਗਉੜੀ ਕਬੀਰ ਜੀ ॥
کت نہی ٹھئُر مُولُ کت لاوءُ --	----	ਕਤ ਨਹੀ ਠਉਰ ਮੂਲੁ ਕਤ ਲਾਵਉ ॥
کھوجت تن مہِ ٹھئُر ن پاوءُ --1--	----	ਖੋਜਤ ਤਨ ਮਹਿ ਠਉਰ ਨ ਪਾਵਉ ॥੧॥
لاگی ہوءِ سُ جانےَ پیِر --	----	ਲਾਗੀ ਹੋਇ ਸੁ ਜਾਨੈ ਪੀਰ ॥
رام بھگتِ انِیالے تیِر --1-- رہاءُ --	----	ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥
ایک بھاءِ دیکھءُ سبھ ناری --	----	ਏਕ ਭਾਇ ਦੇਖਉ ਸਭ ਨਾਰੀ ॥
کِیا جانءُ سہ کئُن پِیاری --2--	----	ਕਿਆ ਜਾਨਉ ਸਹ ਕਉਨ ਪਿਆਰੀ ॥੨॥
کہُ کبیر جا کےَ مستکِ بھاگُ --	----	ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥
سبھ پرہرِ تا کءُ ملےَ سُہاگُ --3--21--	----	ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥
گئُڑی کبیر جی --	Page# [328]	ਗਉੜੀ ਕਬੀਰ ਜੀ ॥
جا کےَ ہرِ سا ٹھاکُرُ بھائی --	----	ਜਾ ਕੈ ਹਰਿ ਸਾ ਠਾਕੁਰੁ ਭਾਈ ॥
مُکتِ اننّتُ پُکارنِ جائی --1--	----	ਮੁਕਤਿ ਅਨੰਤੁ ਪੁਕਾਰਣਿ ਜਾਈ ॥੧॥
اب کہُ رام بھروسا تورا --	----	ਅਬ ਕਹੁ ਰਾਮ ਭਰੋਸਾ ਤੋਰਾ ॥

تب کاہو کا کونُ نِہورا --1-- رہاءُ --	----	ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
تِین لوک جا کے ہہِ بھار --	----	ਤੀਨਿ ਲੋਕ ਜਾ ਕੈ ਹਹਿ ਭਾਰ ॥
سو کاہے ن کرےَ پّرتپار --2--	----	ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
کہُ کبیر اِک بُدھِ بیچاری --	----	ਕਹੁ ਕਬੀਰ ਇਕ ਬੁਧਿ ਬੀਚਾਰੀ ॥
کِیا بسُ جءُ بِکھُ دے مہتاری --3--22--	----	ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
گئُڑی کبیر جی --	----	ਗਉੜੀ ਕਬੀਰ ਜੀ ॥
بِنُ ست ستی ہوءِ کَیسے نارِ --	----	ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
پنّڈِت دیکھہُ ردےَ بیچارِ --1--	----	ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
پّرِیتِ بِنا کَیسے بدھےَ سنیہُ --	----	ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
جب لگُ رسُ تب لگُ نہی نیہُ --1-- رہاءُ --	----	ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
ساہنِ ستُ کرےَ جیء اپنےَ --	----	ਸਾਹਨਿ ਸਤੁ ਕਰੈ ਜੀਅ ਅਪਨੈ ॥
سو رمیے کءُ ملےَ ن سُپنےَ --2--	----	ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
تنُ منُ دھنُ گّرِہُ سئُپ سریرُ --	----	ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
سوئی سُہاگنِ کہےَ کبیرُ --3--23--	----	ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
گئُڑی کبیر جی --	----	ਗਉੜੀ ਕਬੀਰ ਜੀ ॥
بِکھیا بِیاپِیا سگل سنّسارُ --	----	ਬਿਖਿਆ ਬਿਆਪਿਆ ਸਗਲ ਸੰਸਾਰੁ ॥
بِکھیا لے ڈُوبی پروارُ --1--	----	ਬਿਖਿਆ ਲੈ ਡੂਬੀ ਪਰਵਾਰੁ ॥੧॥

رے نر ناو چئُڑِ کت بوڑی ۔۔	----	ਰੇ ਨਰ ਨਾਵ ਚਉੜਿ ਕਤ ਬੋੜੀ ॥
ہرِ سِءُ توڑِ بِکھِیا سنّگِ جوڑی ۔۔1۔۔ رہاءُ ۔۔	----	ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
سُرِ نر دادھے لاگی آگِ ۔۔	----	ਸੁਰਿ ਨਰ ਦਾਧੇ ਲਾਗੀ ਆਗਿ ॥
نِکٹِ نیرُ پسُ پِیوسِ ن جھاگِ ۔۔2۔۔	----	ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
چیتت چیتت نِکسِئو نیرُ ۔۔	----	ਚੇਤਤ ਚੇਤਤ ਨਿਕਸਿਓ ਨੀਰੁ ॥
سو جلُ نِرملُ کتھت کبِیرُ ۔۔3۔۔24۔۔	----	ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
گئُڑی کبِیر جی ۔۔	----	ਗਉੜੀ ਕਬੀਰ ਜੀ ॥
جِہ کُلِ پُوتُ ن گِیان بیچاری ۔۔	----	ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
بِدھوا کس ن بھئی مہتاری ۔۔1۔۔	----	ਬਿਧਵਾ ਕਸ ਨ ਭਈ ਮਹਤਾਰੀ ॥੧॥
جِہ نر رام بھگتِ نہِ سادھی ۔۔	----	ਜਿਹ ਨਰ ਰਾਮ ਭਗਤਿ ਨਹਿ ਸਾਧੀ ॥
جنمت کس ن مُئو اپرادھی ۔۔1۔۔ رہاءُ ۔۔	----	ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
مُچُ مُچُ گربھ گۓ کِین بچِیا ۔۔	----	ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
بُڈبھُج رُوپ جِیوے جگ مجھِیا ۔۔2۔۔	----	ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
کہُ کبِیر جَیسے سُنّدر سرُوپ ۔۔	----	ਕਹੁ ਕਬੀਰ ਜੈਸੇ ਸੁੰਦਰ ਸਰੂਪ ॥
نام بِنا جَیسے کبج کرُوپ ۔۔3۔۔25۔۔	----	ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
گئُڑی کبِیر جی ۔۔	----	ਗਉੜੀ ਕਬੀਰ ਜੀ ॥
جو جن لیہِ کھسم[1] کا ناءُ ۔۔ | [1] خصم۔	----	ਜੋ ਜਨ ਲੇਹਿ ਖਸਮ ਕਾ ਨਾਉ ॥

تِن کےَ سد بلِہارےَ جاءُ --1--	----	ਤਿਨ ਕੈ ਸਦ ਬਲਿਹਾਰੈ ਜਾਉ ॥੧॥
سوُ نِرملُ نِرمل ہرِ گُن گاوےَ --	----	ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
سوُ بھائی میرےَ منِ بھاوےَ --1-- رہاءُ --	----	ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
جِہ گھٹ رامُ رہِیا بھرپوُرِ --	----	ਜਿਹ ਘਟ ਰਾਮੁ ਰਹਿਆ ਭਰਪੂਰਿ ॥
تِن کی پگ پنّکج ہم دھوُرِ --2--	----	ਤਿਨ ਕੀ ਪਗ ਪੰਕਜ ਹਮ ਧੂਰਿ ॥੨॥
جاتِ[1] جُلاہا متِ کا دھِیرُ -- | [1]زاتِ-	----	ਜਾਤਿ ਜੁਲਾਹਾ ਮਤਿ ਕਾ ਧੀਰੁ ॥
سہجِ سہجِ گُنڑ رمےَ کبِیرُ --3--26--	----	ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
گئُڑی کبِیر جی --	----	ਗਉੜੀ ਕਬੀਰ ਜੀ ॥
گگنِ رسال چُئےَ میری بھاٹھی --	----	ਗਗਨਿ ਰਸਾਲ ਚੁਐ ਮੇਰੀ ਭਾਠੀ ॥
سنّچِ مہا رسُ تنُ بھِئِیا کاٹھی --1--	----	ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥
اُیا کءُ کہِیئےَ سہج متوارا --	----	ਉਆ ਕਉ ਕਹੀਐ ਸਹਜ ਮਤਵਾਰਾ ॥
پِیوت رام رسُ گِیان بیِچارا --1-- رہاءُ --	----	ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥
سہج کلالنِ جءُ مِل آئی --	----	ਸਹਜ ਕਲਾਲਨਿ ਜਉ ਮਿਲਿ ਆਈ ॥
آننّدِ ماتے اندِنُ جائی --2--	----	ਆਨੰਦਿ ਮਾਤੇ ਅਨਦਿਨੁ ਜਾਈ ॥੨॥
چِینت چِیتُ نِرنّجن لائِیا --	----	ਚੀਨਤ ਚੀਤੁ ਨਿਰੰਜਨ ਲਾਇਆ ॥
کہُ کبِیر توَ انبھءُ پائِیا --3--27--	----	ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥
گئُڑی کبِیر جی --	----	ਗਉੜੀ ਕਬੀਰ ਜੀ ॥

من کا سُبھاءُ منہِ بیاپی --	----	ਮਨ ਕਾ ਸੁਭਾਉ ਮਨਹਿ ਬਿਆਪੀ ॥
منہِ مارِ کون سِدھِ تھاپی --1--	Page# [329]	ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
کونُ سُ مُنِ جو منُ مارے --	----	ਕਵਨੁ ਸੁ ਮੁਨਿ ਜੋ ਮਨੁ ਮਾਰੈ ॥
من کءُ مارِ کہُ کِسُ تارے --1-- رہاءُ --	----	ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
من انّترِ بولے سبھُ کوئی --	----	ਮਨ ਅੰਤਰਿ ਬੋਲੈ ਸਭੁ ਕੋਈ ॥
من مارے بِنُ بھگتِ ن ہوئی --2--	----	ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
کہُ کبِیر جو جانے بھےءُ --	----	ਕਹੁ ਕਬੀਰ ਜੋ ਜਾਨੈ ਭੇਉ ॥
منُ مدھُسُودنُ ترِبھوڑ دےءُ --28--3--	----	ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
گئُڑی کبِیر جی --	----	ਗਉੜੀ ਕਬੀਰ ਜੀ ॥
اوءِ جُ دِیسہِ انّبرِ تارے --	----	ਓਇ ਜੁ ਦੀਸਹਿ ਅੰਬਰਿ ਤਾਰੇ ॥
کِنِ اوءِ چیتے چِیتنہارے --1--	----	ਕਿਨਿ ਓਇ ਚੀਤੇ ਚੀਤਨਹਾਰੇ ॥੧॥
کہُ رے پنّڈِت انّبرُ کا سِءُ لاگا --	----	ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
بُوجھے بُوجھنہارُ سبھاگا --1-- رہاءُ --	----	ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
سُورج چنّدُ کرہِ اُجیارا --	----	ਸੂਰਜ ਚੰਦੁ ਕਰਹਿ ਉਜੀਆਰਾ ॥
سبھ مہِ پسرِیا برّہم پسارا --2--	----	ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
کہُ کبِیر جانَیگا سوءِ --	----	ਕਹੁ ਕਬੀਰ ਜਾਨੈਗਾ ਸੋਇ ॥

ہِردے رامُ مُکھِ رامے ہوءِ --3--29--	----	ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
گئُڑی کبیر جی --	----	ਗਉੜੀ ਕਬੀਰ ਜੀ ॥
بید کی پُتّری سِمّرِتِ بھائی --	----	ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
سانْکل جیوری لے ہے آئی --1--	----	ਸਾਂਕਲ ਜੇਵਰੀ ਲੈ ਹੈ ਆਈ ॥੧॥
آپن نگرُ آپ تے بادھِیا --	----	ਆਪਨ ਨਗਰੁ ਆਪ ਤੇ ਬਾਧਿਆ ॥
موہ کے پھادھِ کال سرُ سانْدھِیا --1-- رہاءُ --	----	ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
کٹی ن کٹے تُوٹِ نہ جائی --	----	ਕਟੀ ਨ ਕਟੈ ਤੂਟਿ ਨਹ ਜਾਈ ॥
سا ساپنِ ہوءِ جگ کءُ کھائی --2--	----	ਸਾ ਸਾਪਨਿ ਹੋਇ ਜਗ ਕਉ ਖਾਈ ॥੨॥
ہم دیکھت جِنِ سبھُ جگُ لُوٹِیا --	----	ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
کہُ کبیر مے رام کہِ چھُوٹِیا --3--30--	----	ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
گئُڑی کبیر جی --	----	ਗਉੜੀ ਕਬੀਰ ਜੀ ॥
دےءِ مُہار لگامُ پہِراوءُ --	----	ਦੇਇ ਮੁਹਾਰ ਲਗਾਮੁ ਪਹਿਰਾਵਉ ॥
سگل تجِینُ گگن دئُراوءُ --1--	----	ਸਗਲ ਤਜੀਨੁ ਗਗਨ ਦਉਰਾਵਉ ॥੧॥
اپنےَ بیچارِ اسواری کیجے --	----	ਅਪਨੈ ਬੀਚਾਰਿ ਅਸਵਾਰੀ ਕੀਜੈ ॥
سہج کے پاوڑے پگُ دھرِ لیجے --1-- رہاءُ --	----	ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
چلُ رے بیکُنّٹھ تُجھہِ لے تارءُ --	----	ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
ہِچِہ ت پریم کے چابُک مارءُ --2--	----	ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥

کہت کبِیر بھلے اسوارا --	----	ਕਹਤ ਕਬੀਰ ਭਲੇ ਅਸਵਾਰਾ ॥
بید کتیب تے رہہِ نِرارا --3--31--	----	ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
گئُڑی کبِیر جی --	----	ਗਉੜੀ ਕਬੀਰ ਜੀ ॥
جِہ مُکھِ پانْچءُ انّمرِت کھاۓ --	----	ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
تِہ مُکھ دیکھت لُوکٹ لاۓ --1--	----	ਤਿਹ ਮੁਖ ਦੇਖਤ ਲੂਕਟ ਲਾਏ ॥੧॥
اِکُ دُکھُ رام راءِ کاٹہُ میرا --	----	ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
اگنِ دہےَ ارُ گربھ بسیرا --1-- رہاءُ --	----	ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
کائِیا بِگُوتی بہُ بِدھِ بھاتی --	----	ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
کو جارے کو گڈِ لے ماٹی --2--	----	ਕੋ ਜਾਰੇ ਕੋ ਗਡਿ ਲੇ ਮਾਟੀ ॥੨॥
کہُ کبِیر ہرِ چرنڑ دِکھاوہُ --	----	ਕਹੁ ਕਬੀਰ ਹਰਿ ਚਰਣ ਦਿਖਾਵਹੁ ॥
پاچھےَ تے جمُ کِءُ ن پٹھاوہُ --3--32--	----	ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
گئُڑی کبِیر جی --	----	ਗਉੜੀ ਕਬੀਰ ਜੀ ॥
آپے پاوکُ آپے پونا --	----	ਆਪੇ ਪਾਵਕੁ ਆਪੇ ਪਵਨਾ ॥
جارےَ کھسمُ[1] ت راکھےَ کونا --1-- |	----	ਜਾਰੈ ਖਸਮੁ ਤ ਰਾਖੈ ਕਵਨਾ ॥੧॥
رام جپت تنُ جرِ کی ن جاءِ --	----	ਰਾਮ ਜਪਤ ਤਨੁ ਜਰਿ ਕੀ ਨ ਜਾਇ ॥
رام نام چِتُ رہِیا سماءِ --1-- رہاءُ --	----	ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
کا کو جرےَ کاہِ ہوءِ ہانِ --	----	ਕਾ ਕੋ ਜਰੈ ਕਾਹਿ ਹੋਇ ਹਾਨਿ ॥

[1] خصمُ-

نٹ وٹ کھیلےَ سارِگپانِ --2--	----	ਨਟ ਵਟ ਖੇਲੈ ਸਾਰਿਗਪਾਨਿ ॥੨॥
کہُ کبِیر اکھر دُءِ بھاکھِ --	----	ਕਹੁ ਕਬੀਰ ਅਖਰ ਦੁਇ ਭਾਖਿ ॥
ہوئِگا کھسمُ[1] ت لیئِگا راکھِ --3--33-- | [1] خصمُ-	----	ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
گئُڑی کبِیر جی دُپدے --	----	ਗਉੜੀ ਕਬੀਰ ਜੀ ਦੁਪਦੇ ॥
نا مےَ جوگ دھِیان چِتُ لائِیا --	----	ਨਾ ਮੈ ਜੋਗ ਧਿਆਨ ਚਿਤੁ ਲਾਇਆ ॥
بِنُ بَیراگ ن چھُوٹِس مائِیا --1--	----	ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
کیَسے جیِونُ ہوءِ ہمارا --	----	ਕੈਸੇ ਜੀਵਨੁ ਹੋਇ ਹਮਾਰਾ ॥
جب ن ہوءِ رام نام ادھارا --1-- رہاءُ --	Page# [330]	ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
کہُ کبِیر کھوجءُ اسمان --	----	ਕਹੁ ਕਬੀਰ ਖੋਜਉ ਅਸਮਾਨ ॥
رام سمان ن دیکھءُ آن --2--34--	----	ਰਾਮ ਸਮਾਨ ਨ ਦੇਖਉ ਆਨ ॥੨॥੩੪॥
گئُڑی کبِیر جی --	----	ਗਉੜੀ ਕਬੀਰ ਜੀ ॥
جِہ سِرِ رچِ رچِ بادھت پاگ --	----	ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
سو سِرُ چُنّچ سوارہِ کاگ --1--	----	ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
اِسُ تن دھن کو کِیا گربئیِیا --	----	ਇਸੁ ਤਨ ਧਨ ਕੋ ਕਿਆ ਗਰਬਈਆ ॥
رام نامُ کاہے ن دِرڑیِیا --1-- رہاءُ --	----	ਰਾਮ ਨਾਮੁ ਕਾਹੇ ਨ ਦ੍ਰਿੜੀਆ ॥੧॥ ਰਹਾਉ ॥
کہت کبِیر سُنہُ من میرے --	----	ਕਹਤ ਕਬੀਰ ਸੁਨਹੁ ਮਨ ਮੇਰੇ ॥

اِہی ہوال[1] ہوگے تیرے --2--35-- |	----	ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
[1]حوال-		
گئُڑی گُیاریری کے پدے پیَتیس --	----	ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
راگ گئُڑی گُیاریری اسٹپدی کبِیر جی کی	----	ਰਾਗ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
سُکھُ مانْگت دُکھُ آگےَ آوےَ --	----	ਸੁਖੁ ਮਾਂਗਤ ਦੁਖੁ ਆਗੈ ਆਵੈ ॥
سو سُکھُ ہمہُ ن مانْگِیا بھاوےَ --1--	----	ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
بِکھِیا اجہُ سُرتِ سُکھ آسا --	----	ਬਿਖਿਆ ਅਜਹੁ ਸੁਰਤਿ ਸੁਖ ਆਸਾ ॥
کَیسے ہوئی ہےَ راجا رام نِواسا --1-- رہاءُ --	----	ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
اِسُ سُکھ تے سِو برّہم ڈرانا --	----	ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
سو سُکھُ ہمہُ ساچُ کرِ جانا --2--	----	ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
سنکادِک نارد مُنِ سیکھا --	----	ਸਨਕਾਦਿਕ ਨਾਰਦ ਮੁਨਿ ਸੇਖਾ ॥
تِن بھی تن مہِ منُ نہی پیکھا --3--	----	ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
اِسُ من کءُ کوئی کھوجہُ بھائی --	----	ਇਸੁ ਮਨ ਕਉ ਕੋਈ ਖੋਜਹੁ ਭਾਈ ॥
تن چھُوٹے منُ کہا سمائی --4--	----	ਤਨ ਛੂਟੇ ਮਨੁ ਕਹਾ ਸਮਾਈ ॥੪॥
گُر پرسادی جَیدےءُ ناماں --	----	ਗੁਰ ਪਰਸਾਦੀ ਜੈਦੇਉ ਨਾਮਾਂ ॥
بھگتِ کےَ پرّیمِ اِن ہی ہےَ جاناں --5--	----	ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥

اِسُ من کءُ نہی آون جانا --	----	ਇਸੁ ਮਨ ਕਉ ਨਹੀ ਆਵਨ ਜਾਨਾ ॥
جِس کا بھرمُ گئِیا تِن ساچُ پچھانا --6--	----	ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
اِسُ من کءُ رُوپُ ن ریکھِیا کائی --	----	ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
ہُکمے[1] ہوئِیا ہُکمُ[2] بُوجھِ سمائی --7-- | [1] حکمے- [2] حکم-	----	ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
اِس من کا کوئی جانے بھےءُ --	----	ਇਸ ਮਨ ਕਾ ਕੋਈ ਜਾਨੈ ਭੇਉ ॥
اِہ منِ لِینٹ بھئے سُکھدےءُ --8--	----	ਇਹ ਮਨਿ ਲੀਣ ਭਏ ਸੁਖਦੇਉ ॥੮॥
جیءُ ایکُ ارُ سگل سریرا --	----	ਜੀਉ ਏਕੁ ਅਰੁ ਸਗਲ ਸਰੀਰਾ ॥
اِسُ من کءُ روِ رہے کبِیرا --9--1--36--	----	ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
گئُڑی گُیاریری --	----	ਗਉੜੀ ਗੁਆਰੇਰੀ ॥
اہِنِس ایک نام جو جاگے --	----	ਅਹਿਨਿਸਿ ਏਕ ਨਾਮ ਜੋ ਜਾਗੇ ॥
کیتک سِدھ بھئے لِو لاگے --1-- رہاءُ --	----	ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥
سادھک سِدھ سگل مُنِ ہارے --	----	ਸਾਧਕ ਸਿਧ ਸਗਲ ਮੁਨਿ ਹਾਰੇ ॥
ایک نام کلِپ تر تارے --1--	----	ਏਕ ਨਾਮ ਕਲਿਪ ਤਰ ਤਾਰੇ ॥੧॥
جو ہرِ ہرے سُ ہوہِ ن آنا --	----	ਜੋ ਹਰਿ ਹਰੇ ਸੁ ਹੋਹਿ ਨ ਆਨਾ ॥
کہِ کبِیر رام نام پچھانا --2--37--	----	ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥
گئُڑی بھی سورٹھِ بھی --	----	ਗਉੜੀ ਭੀ ਸੋਰਠਿ ਭੀ ॥
رے جیء نِلج لاج توہِ[1] ناہی -- | [1] توہ-	----	ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥

ہرِ تجِ کت کاہُو کے جانْہی --1-- رہاءُ --	----	ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
جا کو ٹھاکُرُ اُوچا ہوئی --	----	ਜਾ ਕੋ ਠਾਕੁਰੁ ਊਚਾ ਹੋਈ ॥
سو جنُ پر گھر جات ن سوہی --1--	----	ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
سو ساہِبُ[1] رہِیا بھرپُورِ -- | [1]صاحِبُ-	----	ਸੋ ਸਾਹਿਬੁ ਰਹਿਆ ਭਰਪੂਰਿ ॥
سدا سنّگِ ناہی ہرِ دُورِ --2--	----	ਸਦਾ ਸੰਗਿ ਨਾਹੀ ਹਰਿ ਦੂਰਿ ॥੨॥
کولا چرن سرن ہے جا کے --	----	ਕਵਲਾ ਚਰਨ ਸਰਨ ਹੈ ਜਾ ਕੇ ॥
کہُ جن کا ناہی گھر تا کے --3--	----	ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
سبھُ کوئُو کہے جاسُ کی باتا --	----	ਸਭੁ ਕੋਊ ਕਹੈ ਜਾਸੁ ਕੀ ਬਾਤਾ ॥
سو سمّرتھُ نِج پتِ ہے داتا --4--	----	ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
کہے کبیرُ پُورن جگ سوئی --	----	ਕਹੈ ਕਬੀਰੁ ਪੂਰਨ ਜਗ ਸੋਈ ॥
جا کے ہردے اورُ ن ہوئی --5--38--	----	ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥
کئُنُ کو پُوتُ پِتا کو کا کو --	Page# [331]	ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
کئُنُ مرے کو دےءِ سنّتاپو --1--	----	ਕਉਨੁ ਮਰੈ ਕੋ ਦੇਇ ਸੰਤਾਪੋ ॥੧॥
ہرِ ٹھگ جگ کءُ ٹھگئُری لائی --	----	ਹਰਿ ਠਗ ਜਗ ਕਉ ਠਗਉਰੀ ਲਾਈ ॥
ہرِ کے بِئوگ کیسے جیئءُ میری مائی --1-- رہاءُ --	----	ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥

کئُن کو پُرکھُ کئُن کی ناری --	----	ਕਉਨ ਕੋ ਪੁਰਖੁ ਕਉਨ ਕੀ ਨਾਰੀ ॥
اِیا تت لیہُ سرِیر بِچاری --2--	----	ਇਆ ਤਤ ਲੇਹੁ ਸਰੀਰ ਬਿਚਾਰੀ ॥੨॥
کِہ کبِیر ٹھگ سِءُ منُ مانِیا --	----	ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
گئی ٹھگئُری ٹھگُ پہچانِیا --3--39--	----	ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
اب موکءُ بھئے راجا رام سہائی --	----	ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
جنم مرن کٹِ پرم گتِ پائی --1-- رہاءُ --	----	ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
سادھُو سنّگتِ دیِئو رلاءِ --	----	ਸਾਧੂ ਸੰਗਤਿ ਦੀਓ ਰਲਾਇ ॥
پنّچ دُوت تے لیِئو چھڈاءِ --	----	ਪੰਚ ਦੂਤ ਤੇ ਲੀਓ ਛਡਾਇ ॥
انّرِت نامُ جپءُ جپُ رسنا --	----	ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
امول داسُ کرِ لینو اپنا --1--	----	ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
ستِگُر کینو پرئُپکارُ --	----	ਸਤਿਗੁਰ ਕੀਨੋ ਪਰਉਪਕਾਰੁ ॥
کاڈھِ لین ساگر سنّسار --	----	ਕਾਢਿ ਲੀਨ ਸਾਗਰ ਸੰਸਾਰ ॥
چرن کمل سِءُ لاگی پ٘رِیتِ --	----	ਚਰਨ ਕਮਲ ਸਿਉ ਲਾਗੀ ਪ੍ਰੀਤਿ ॥
گوبِنّدُ بسےَ نِتا نِت چیِت --2--	----	ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
مائِیا تپتِ بُجھِیا انّگیارُ --	----	ਮਾਇਆ ਤਪਤਿ ਬੁਝਿਆ ਅੰਗਿਆਰੁ ॥
منِ سنّتوکھُ نامُ آدھارُ --	----	ਮਨਿ ਸੰਤੋਖੁ ਨਾਮੁ ਆਧਾਰੁ ॥
جلِ تھلِ پُورِ رہے پ٘ربھ سُیامی --	----	ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
جت پیکھءُ تت انّترجامی --3--	----	ਜਤ ਪੇਖਉ ਤਤ ਅੰਤਰਜਾਮੀ ॥੩॥

اپنی بھگتِ آپ ہی دِرڑائی --	----	ਅਪਨੀ ਭਗਤਿ ਆਪ ਹੀ ਦ੍ਰਿੜਾਈ ॥
پُورب لِکھتُ مِلیا میرے بھائی --	----	ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
جِسُ کرِپا کرے تِسُ پُورن ساج --	----	ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
کبیر کو سُیامی گریب[1] نِواج[2] --4--40-- [1]غریب- [2]نواز-	----	ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
جلِ ہے سُوتکُ تھلِ ہے سُوتکُ سُوتک اوپتِ ہوئی --	----	ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
جنمے سُوتکُ مُوئے پھُنِ سُوتکُ سُوتک پرج بِگوئی --1--	----	ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
کہُ رے پنّڈییا کئُن پوِیتا --	----	ਕਹੁ ਰੇ ਪੰਡੀਆ ਕਉਨ ਪਵੀਤਾ ॥
ایسا گیانُ جپہُ میرے مِیتا --1-- رہاءُ --	----	ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
نَینہُ سُوتکُ بَینہُ سُوتکُ سُوتکُ سرونی ہوئی --	----	ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
اُوٹھت بَیٹھت سُوتکُ لاگَے سُوتکُ پرَے رسوئی --2--	----	ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
پھاسن کی بِدھِ سبھُ کوءُ جانَے چھُوٹن کی اِکُ کوئی --	----	ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
کہِ کبیر رامُ رِدَے بِچارے سُوتکُ تِنَے ن ہوئی --3--41--	----	ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥

گئُڑی ــ	----	ਗਉੜੀ ॥
جھگرا ایکُ نِبیرہُ رام ــ	----	ਝਗਰਾ ਏਕੁ ਨਿਬੇਰਹੁ ਰਾਮ ॥
ج ءُ تُم اپنے جن سَو کامُ ــ1ــ رہاءُ ــ	----	ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
اِہُ منُ بڈا کِ جا س ءُ منُ مانِیا ــ	----	ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
رامُ بڈا کےَ رامہِ جانِیا ــ1ــ	----	ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
بّرہما بڈا کِ جاسُ اُپائِیا ــ	----	ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
بیدُ بڈا کِ جہاں تے آئِیا ــ2ــ	----	ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
کہِ کبِیر ہءُ بھِئِیا اُداسُ ــ	----	ਕਹਿ ਕਬੀਰ ਹਉ ਭਇਆ ਉਦਾਸੁ ॥
تِیرتھُ بڈا کِ ہرِ کا داسُ ــ3ــ42ــ	----	ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥
راگُ گئُڑی چیتی ــ	----	ਰਾਗੁ ਗਉੜੀ ਚੇਤੀ ॥
دیکھَو بھائی گّیان کی آئی آدھی ــ	----	ਦੇਖੌ ਭਾਈ ਗ੍ਯ੍ਯਾਨ ਕੀ ਆਈ ਆਧੀ ॥
سبھےَ اُڈانی بھّرم کی ٹاٹی رہےَ ن مائِیا باندھی ــ1ــ رہاءُ ــ	----	ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
دُچتے کی دُءِ تھُونِ گِرانی موہ بلیڈا ٹُوٹا ــ	----	ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
تِسنا چھانِ پری دھر اُوپرِ دُرمتِ بھانڈا پھُوٹا ــ1ــ	----	ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥

آدھی پاچھے جو جل برکھے	Page# [332]	ਆਧੀ ਪਾਛੈ ਜੋ ਜਲੁ ਬਰਖੈ
تِہِ تیرا جنُ بھِیناں --		ਤਿਹਿ ਤੇਰਾ ਜਨੁ ਭੀਨਾਂ ॥
کہِ کبیر منِ بھئِیا پّرگاسا	----	ਕਹਿ ਕਬੀਰ ਮਨਿ ਭਇਆ ਪ੍ਰਗਾਸਾ
اُدے بھانُ جب چِینا --2--43--		ਉਦੈ ਭਾਨੁ ਜਬ ਚੀਨਾ ॥੨॥੪੩॥
گئُڑی چیتی	----	ਗਉੜੀ ਚੇਤੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہرِ جسُ سُنہِ ن ہرِ گُن گاوہِ --	----	ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
باتن ہی اسمانُ گِراوہِ --1--	----	ਬਾਤਨ ਹੀ ਅਸਮਾਨੁ ਗਿਰਾਵਹਿ ॥੧॥
اَیسے لوگن سِءُ کیا کہِیۓ --	----	ਐਸੇ ਲੋਗਨ ਸਿਉ ਕਿਆ ਕਹੀਐ ॥
جو پّربھ کِیۓ بھگتِ تے باہج		ਜੋ ਪ੍ਰਭ ਕੀਏ ਭਗਤਿ ਤੇ ਬਾਹਜ
تِن تے سدا ڈرانے رہِیۓ --1-- رہاءُ --	----	ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
آپِ ن دیہِ چُرُو بھرِ پانی --	----	ਆਪਿ ਨ ਦੇਹਿ ਚੁਰੂ ਭਰਿ ਪਾਨੀ ॥
تہ نِندہِ جِہ گنگا آنی --2--	----	ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
بَیٹھت اُٹھت کُٹلتا چالہِ --	----	ਬੈਠਤ ਉਠਤ ਕੁਟਿਲਤਾ ਚਾਲਹਿ ॥
آپُ گۓ اَئُرن ہُو گھالہِ --3--	----	ਆਪੁ ਗਏ ਅਉਰਨ ਹੂ ਘਾਲਹਿ ॥੩॥
چھاڈِ کُچرچا آن ن جانہِ --	----	ਛਾਡਿ ਕੁਚਰਚਾ ਆਨ ਨ ਜਾਨਹਿ ॥
بّرہما ہُو کو کہِئو ن مانہِ --4--	----	ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
آپُ گۓ اَئُرن ہُو کھووہِ --	----	ਆਪੁ ਗਏ ਅਉਰਨ ਹੂ ਖੋਵਹਿ ॥

آگِ لگاۓ مندر مےَ سووہِ --5--	----	ਆਗਿ ਲਗਾਇ ਮੰਦਰ ਮੈ ਸੋਵਹਿ ॥੫॥
اورن ہست آپ ہہِ کانْنے --	----	ਅਵਰਨ ਹਸਤ ਆਪ ਹਹਿ ਕਾਂਨੇ ॥
تِن کءُ دیکھِ کبیر لجانے --44--1--6--	----	ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
راگ گئُڑی بیراگنِ کبیر جی	----	ਰਾਗ ਗਉੜੀ ਬੈਰਾਗਣਿ ਕਬੀਰ ਜੀ
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
جیوت پِتر ن مانےَ کوئُو مُوئیں سِرادھ کراہی --	----	ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
پِتر بھی بپُرے کہُ کِءُ پاوہِ کئُویا کُوکر کھاہی --1--	----	ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
مو کءُ کُسلُ بتاوہُ کوئی --	----	ਮੋ ਕਉ ਕੁਸਲੁ ਬਤਾਵਹੁ ਕੋਈ ॥
کُسلُ کُسلُ کرتے جگُ بنسےَ کُسلُ بھی کیسے ہوئی --1-- رہاءُ --	----	ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
ماٹی کے کرِ دیوی دیوا تِس آگےَ جیءُ دیہی --	----	ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
اَیسے پِتر تُمارے کہیئہِ آپن کہِیا ن لیہی --2--	----	ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
سرجیءُ کاٹہِ نِرجیءُ پُوجہِ انّت کال کءُ بھاری --	----	ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥

رام نام کی گتِ نہی جانی بھےَ ڈُوبے سنّساری --3--	----	ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
دیوی دیوا پُوجہِ ڈولہِ پاربّرہم نہی جانا --	----	ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ ॥
کہت کبیر اکُل نہی چیتیا بِکھیا سِءُ لپٹانا --4--1--45--	----	ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
گئُڑی --	----	ਗਉੜੀ ॥
جِیوت مرے مرے پھُن جیوے اَیسے سُنّن سمائِیا --	----	ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
انّجن ماہِ نِرنّجن رہیۓ بہُڑِ ن بھوجلِ پائِیا --1--	----	ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
میرے رام اَیسا کھِیرُ بلوئیۓ --	----	ਮੇਰੇ ਰਾਮ ਐਸਾ ਖੀਰੁ ਬਿਲੋਈਐ ॥
گُرمتِ منُویا استھِرُ راکھہُ اِن بِدھِ انمّرِتُ پیئوئیۓ --1-- رہاءُ --	----	ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
گُر کےَ بانِ بجر کل چھیدی پرگٹِیا پدُ پرگاسا --	----	ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
سکتِ ادھیر جیوڑی بھّرمُ چُوکا نِہچلُ سِو گھرِ باسا --2--	----	ਸਕਤਿ ਅਧੇਰ ਜੇਵੜੀ ਭ੍ਰਮੁ ਚੁਕਾ ਨਿਹਚਲੁ ਸਿਵ ਘਰਿ ਬਾਸਾ ॥੨॥

تِن بِنُ باݨے دھنکھُ چڑھائیۓ اِہُ جگُ بیدھِیا بھائی --	----	ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
دہ دِس بُوڈی پونُ جھُلاوے ڈورِ رہی لِو لائی --3--	Page# [333]	ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
اُنمنِ منُوِیا سُنّنِ سمانا دُبِدھا دُرمتِ بھاگی --	----	ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
کہُ کبِیر انبھءُ اِکُ دیکھِیا رام نامِ لِو لاگی --4--2--46--	----	ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
گئُڑی بَیراگݨِ تِپدے --	----	ਗਉੜੀ ਬੈਰਾਗਣਿ ਤਿਪਦੇ ॥
اُلٹت پون چکّر کھٹُ بھیدے سُرتِ سُنّن انراگی --	----	ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
آوے ن جاءِ مرے ن جیوے تاسُ کھوجُ بَیراگی --1--	----	ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
میرے من من ہی اُلٹِ سمانا --	----	ਮੇਰੇ ਮਨ ਮਨ ਹੀ ਉਲਟਿ ਸਮਾਨਾ ॥
گُر پرسادِ اکلِ[1] بھئی اورے ناتُرُ تھا بیگانا --1-- رہاءُ -- | [1]عقلِ-	----	ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
نِورے دُورِ دُورِ پھُنِ نِورے جِنِ جَیسا کرِ مانِیا --	----	ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥

الئُتی کا جَیسے بھئِیا بریڈا جِن پِیا تِن جانِیا --2--	ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
تیری نِرگن کتھا کاءِ سِءُ کہیۓ اَیسا کوءِ ببیکی --	ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
کہُ کبیر جِن دِییا پلیتا تِن تَیسی جھل دیکھی --3--3--47--	ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
گئُڑی --	ਗਉੜੀ ॥
تہ پاوس سِنّدھُ دھُوپ نہی چھہِیا تہ اُتپتِ پرلءُ ناہی --	ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
جِیون مِرتُ ن دُکھُ سُکھُ بِیاپےَ سُنّن سمادھِ دوئُو تہ ناہی --1--	ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
سہج کی اکتھ کتھا ہےَ نِراری --	ਸਹਜ ਕੀ ਅਕਥ ਕਥਾ ਹੈ ਨਿਰਾਰੀ ॥
تُلِ نہی چڑھےَ جاءِ ن مُکاتی ہلُکی لگےَ ن بھاری --1-- رہاءُ --	ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
اردھ اُردھ دوئُو تہ ناہی راتِ دِنسُ تہ ناہی --	ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
جلُ نہی پونُ پاوکُ پھُنِ ناہی ستِگُر تہا سماہی --2--	ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥

اگم اگوچرُ رہے نرنّترِ گر کرپا تے لہیئے --	----	ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
کہُ کبیر بلِ جاۓ گر اپُنے ستسنّگتِ مِل رہیئے --3--4--48--	----	ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
گئُڑی --	----	ਗਉੜੀ ॥
پاپُ پُنّن دُءِ بَیل بِساہے پون پُوجی پرگاسِئو --	----	ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
ترِسنا گُونِ بھری گھٹ بھِیترِ اِن بِدھِ ٹانڈ بِساہِئو --1--	----	ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
اَیسا نائِکُ رامُ ہمارا --	----	ਐਸਾ ਨਾਇਕੁ ਰਾਮੁ ਹਮਾਰਾ ॥
سگل سنّسارُ کیئو بنجارا --1-- رہاۓ --	----	ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
کامُ کرودھُ دُءِ بھۓ جگاتی من ترنّگ بٹوارا --	----	ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
پنّچ تتُ مِلِ دانُ نِبیرِ ٹانڈا اُترِئو پارا --2--	----	ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
کہت کبیرُ سُنہُ رے سنّتہُ اب اَیسی بنِ آئی --	----	ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
گھاٹی چڑھت بَیلُ اِکُ تھاکا چلو گونِ چھٹکائی --3--5--49--	----	ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥

گئُڑی پنّچپدا ـ ـ	----	ਗਉੜੀ ਪੰਚਪਦਾ ॥
پیوکڑے دِن چارِ ہے ساہُرڑے جاݨا ـ ـ	----	ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
انّدھا لوکُ ن جاݨئی مُورکھُ ایاݨا ـ ـ1ـ ـ	----	ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
کہُ ڈِڈیا بادھے دھن کھڑی ـ ـ	----	ਕਹੁ ਡਡੀਆ ਬਾਧੈ ਧਨ ਖੜੀ ॥
پاہُو گھرِ آۓ مُکلائُو آۓ ـ ـ1ـ ـ رہاءُ ـ ـ	----	ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
اوہ جِ دِسے کھُوہڑی کئُن لاجُ وہاری ـ ـ	----	ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
لاجُ گھڑی سِءُ تُوٹِ پڑی اُٹھِ چلی پنِہاری ـ ـ2ـ ـ	----	ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
ساہِبُ[1] ہوءِ دئِیالُ کِرپا کرے اپُنا کارجُ سوارے ـ ـ | [1]صاحِبُ ـ	----	ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
تا سوہاگݨِ جاݨیۓَ گُر سبدُ بیِچارے ـ ـ3ـ ـ	Page# [334]	ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥
کِرت کی بانْدھی سبھ پھِرے دیکھہُ بیِچاری ـ ـ	----	ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
ایس نو کِیا آکھیۓَ کِیا کرے وِچاری ـ ـ4ـ ـ	----	ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥

بھئی نِراسی اُٹھِ چلی چِت بنّدھِ ن دھِیرا --	----	ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
ہرِ کی چرݨی لاگِ رہُ بھجُ سرݨِ کبیِرا --5--6--50--	----	ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
گئُڑی --	----	ਗਉੜੀ ॥
جوگی کہہِ جوگُ بھل میِٹھا اورُ ن دُوجا بھائی --	----	ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
رُنّڈِت مُنّڈِت ایکےَ سبدی ایءِ کہہِ سِدھِ پائی --1--	----	ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
ہرِ بِنُ بھرمِ بھُلانے انّدھا --	----	ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
جا پہِ جاءُ آپُ چھُٹکاونِ تے بادھے بہُ پھنّدھا --1-- رہاءُ --	----	ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
جہ تے اُپجی تہی سمانی اِہ بِدھِ بِسری تب ہی --	----	ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
پنّڈِت گُݨی سُور ہم داتے ایہِ کہہِ بڈ ہم ہی --2--	----	ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
جِسہِ بُجھاۓ سوئی بُوجھےَ بِنُ بُوجھے کِءُ رہیِئےَ --	----	ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥

ستگُر ملےَ اندھیرا چُوکےَ اِن بِدھِ مانٹکُ لہِیئےَ --3--	----	ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
تجِ باوے دامنے بِکارا ہرِ پدُ دِرڑُ کرِ رہیئےَ --	----	ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
کہُ کبیر گُونگےَ گُڑُ کھائیا پُوچھے تے کیا کہِیئےَ --4--7--51--	----	ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
راگُ گئُڑی پُوربی کبیر جی --	----	ਰਾਗੁ ਗਉੜੀ ਪੂਰਬੀ ਕਬੀਰ ਜੀ ॥
ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جہ کچھُ اہا تہا کچھُ ناہی پنّچ تتُ تہ ناہی --	----	ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
اِڑا پِنگُلا سُکھمن بنّدے اے اوگن کت جاہی --1--	----	ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
تاگا تُوٹا گگنُ بنِسِ گئِیا تیرا بولتُ کہا سمائی --	----	ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
ایہ سنّسا مو کءُ اندِنُ بیاپےَ مو کءُ کو ن کہےَ سمجھائی --1-- رہاءُ --	----	ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
جہ بربھنڈُ پنّڈُ تہ ناہی رچنہارُ تہ ناہی --	----	ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥

جوڑنہارو سدا اتیتا اِہ کہیئے کِس ماہی --2--	----	ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
جوڑی جُڑے ن توڑی تُوٹے جب لگُ ہوءِ بِناسی --	----	ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
کا کو ٹھاکُرُ کا کو سیوکُ کو کاہُو کے جاسی --3--	----	ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
کہُ کبیر لِو لاگِ رہی ہے جہا بسے دِن راتی --	----	ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
اُیا کا مرمُ اوہی پرُ جانے اوہ تءُ سدا اِبناسی --4--1--52--	----	ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
گئُڑی --	----	ਗਉੜੀ ॥
سُرتِ سِمرِت دُءِ کنّی مُنّدا پرمِت باہرِ کھِنّتھا --	----	ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
سُنّن گُپھا مہِ آسنُ بَیسنُ کلپ بِبرجِت پنّتھا --1--	----	ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
میرے راجن مے بَیراگی جوگی --	----	ਮੇਰੇ ਰਾਜਨ ਮੈ ਬੈਰਾਗੀ ਜੋਗੀ ॥
مرت ن سوگ بِئوگی --1-- رہاءُ --	----	ਮਰਤ ਨ ਸੋਗ ਬਿਓਗੀ ॥੧॥ ਰਹਾਉ ॥
کھنّڈ برہمنّڈ مہِ سِنّگی میرا بٹُویا سبھُ جگُ بھسمادھاری --	----	ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥

تاڑی لاگی ترِپلُ ملٹیۓ چھوُٹے ہوءِ پساری --2--	----	ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
منُ پونُ دُءِ توُنّبا کری ہےَ جُگ جُگ سارد ساجی --	----	ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
تھِرُ بھئی تنّتی توُٹسِ ناہی انہد کِنّگُری باجی --3--	Page# [335]	ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
سُنِ من مگن بھۓ ہےَ پوُرے مائِیا ڈول ن لاگی --	----	ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
کہُ کبیِر تا کءُ پُنرپِ جنمُ نہی کھیلِ گئِئو بیَراگی --4--2--53--	----	ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
گئُڑی --	----	ਗਉੜੀ ॥
گج نو گج دس گج اِکیس پُرِیا ایک تنائی --	----	ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
ساٹھ سوُت نو کھنّڈ بہترِ پاٹُ لگو ادھِکائی --1--	----	ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
گئی بُناون ماہو --	----	ਗਈ ਬੁਨਾਵਨ ਮਾਹੋ ॥
گھر چھوڈِۓ جاءِ جُلاہو --1-- رہاءُ --	----	ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
گجی[1] ن منِۓ تولِ ن تُلیۓ پاچنُ سیر اڈھائی -- | [1]گزی-	----	ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥

جَو کرِ پاچنُ بیگِ ن پاوےَ جھگرُ کرےَ گھرہائی --2--	----	ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
دِن کی بَیٹھ کھسم[1] کی برکس اِہ بیلا کت آئی -- | [1] خصم-	----	ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
چھُوٹے کُونّڈے بھیگےَ پُرِیا چلِئو جُلاہو رِیسائی --3--	----	ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
چھوچھی نلی تنّتُ نہی نکسےَ نتر رہی اُرجھائی --	----	ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
چھوڈِ پسارُ اِیہا رہُ بپُری کہُ کبِیر سمجھائی --4--3--54--	----	ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
گئُڑی --	----	ਗਉੜੀ ॥
ایک جوتِ ایکا مِلی کِنّبا ہوءِ مہوءِ --	----	ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
جِتُ گھٹِ نامُ ن اُوپجےَ پھُوٹِ مرےَ جنُ سوءِ --1--	----	ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
ساول سُنّدر رامئِیا --	----	ਸਾਵਲ ਸੁੰਦਰ ਰਾਮਈਆ ॥
میرا منُ لاگا توہِ --1-- رہاءُ --	----	ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
سادھُ ملےَ سِدھِ پائیئےَ کِ ایہُ جوگُ کِ بھوگُ --	----	ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥

دُہ مِل کارجُ اُوپجَے رام نام سنّجوگُ --2--	----	ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
لوگُ جانےَ اِہُ گیتُ ہےَ اِہُ ت ءُ بّرہم بیچار --	----	ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
جِ ءُ کاسی اُپدیسُ ہوءِ مانس مرتی بار --3--	----	ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
کوئی گاوے کو سُنےَ ہرِ ناما چِتُ لاءِ --	----	ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
کہُ کبیر سنّسا نہی انّتِ پرم گتِ پاءِ	----	ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
--55--4--1--4--		
گئُڑی --	----	ਗਉੜੀ ॥
جیتے جتن کرت تے ڈوبے بھو ساگرُ نہی تارِئو رے --	----	ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
کرم دھرم کرتے بہُ سنّجم اہنّبُدھِ منُ جارِئو رے --1--	----	ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
ساس گرّاس کو داتو ٹھاکرُ سو کِ ءُ منہُ بِسارِئو رے --	----	ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥

ہِیرا لالُ امولُ جنمُ ہےَ کئُڈی بدلےَ ہارِئو رے --1-- رہاءُ --	----	ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
ت٘رِسنا ت٘رِکھا بھُوکھ بھ٘رمِ لاگی ہِردےَ ناہِ بیِچارِئو رے --	----	ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
اُنمت مان ہِرِئو من ماہی گُر کا سبدُ ن دھارِئو رے --2--	----	ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
سُیاد لُبھت اِنّدری رس پ٘ریرِئو مد رس لَیت بِکارِئو رے --	----	ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
کرم بھاگ سنّتن سنّگانے کاسٹ لوہ اُدھارِئو رے --3--	----	ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
دھاوت جونِ جنم بھ٘رمِ تھاکے اب دُکھ کرِ ہم ہارِئو رے --	----	ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
کہِ کبیِر گُر مِلت مہا رسُ پ٘ریم بھگتِ نِستارِئو رے --56--5--1--4--	----	ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
گئُڑی --	----	ਗਉੜੀ ॥
کالبُوت کی ہستنی من بئُرا رے چلتُ رچِئو جگدیِس --	----	ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥

کام سُیاءِ گج بسِ پرے من بئُرا رے انّکسُ سہِئو سِیس --1--	----	ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
کھےَ باچُ ہرِ راچُ سمجھُ من بئُرا رے --	Page# [336]	ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
نِرےھےَ ہوءِ ن ہرِ بھجے من بئُرا رے گہِئو ن رام جہاجُ[1] --1-- رہاءُ -- |	----	ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
[1]جہازُ-		
مرکٹ مُسٹی[1] اناج کی من بئُرا رے لِینی ہاتھُ پسارِ -- | [1]مُشٹی-	----	ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
چھُوٹن کو سہسا پرِیا من بئُرا رے ناچِئو گھر گھر بارِ --2--	----	ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
جِءُ نلنی سُوئٹا گہِئو من بئُرا رے مایا اِہُ بِئُہارُ --	----	ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਇਆ ਇਹੁ ਬਿਉਹਾਰੁ ॥
جَیسا رنّگُ کسُنّبھ کا من بئُرا رے تِءُ پسرِئو پاسارُ --3--	----	ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
ناون کءُ تِیرتھ گھنے من بئُرا رے پُوجن کءُ بہُ دیو --	----	ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
کہُ کبِیر چھُوٹنُ نہی من بئُرا رے چھُوٹنُ ہرِ کی سیو	----	ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
--4--1--6--57--		

گئُڑی --	----	ਗਉੜੀ ॥
اگنِ ن دہےَ پوَنُ نہی مگنےَ تسکرُ نیرِ ن آوےَ --	----	ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
رام نام دھنُ کرِ سنّچئُنی سو دھنُ کت ہی ن جاوےَ --1--	----	ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥
ہمرا دھنُ مادھءُ گوبِنّدُ دھرنِیدھرُ اِہے سار دھنُ کہیئےَ --	----	ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
جو سُکھُ پرّبھ گوبِنّد کی سیوا سو سُکھُ راجِ ن لہیئےَ --1-- رہاءُ --	----	ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥
اِسُ دھن کارنِ سِو سنکادِک کھوجت بھئے اُداسی --	----	ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
منِ مُکنّدُ جِہبا نارائِنُ پرےَ ن جم کی پھاسی --2--	----	ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥
نِج دھنُ گیانُ بھگتِ گُرِ دینی تاسُ سُمتِ منُ لاگا --	----	ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
جلت انّبھ تھنّبھِ منُ دھاوت بھرم بنّدھن بھءُ بھاگا --3--	----	ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
کہےَ کبیرُ مدن کے ماتے ہردےَ دیکھُ بیچاری --	----	ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥

تُم گھرِ لاکھ کوٹِ اسّو ہستی
ہم گھرِ ایکُ مُراری
--58--7--1--4--

---- ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ
ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥

گئڑی --

---- ਗਉੜੀ ॥

جِءُ کپِ کے کر مُسٹِ[1] چنن کی
لُبدھِ ن تیاگُ دئیو -- | مُشٹِ-[1]

---- ਜਿਉ ਕਪਿ ਕੇ ਕਰ ਮੁਸਟਿ ਚਨਨ ਕੀ
ਲੁਬਧਿ ਨ ਤਿਆਗੁ ਦਇਓ ॥

جو جو کرم کیئے لالچ سِءُ
تے پھِر گرہِ پرئو --1--

---- ਜੋ ਜੋ ਕਰਮ ਕੀਏ ਲਾਲਚ ਸਿਉ
ਤੇ ਫਿਰਿ ਗਰਹਿ ਪਰਿਓ ॥੧॥

بھگتِ بِنُ بِرتھے جنمُ گئیو --

---- ਭਗਤਿ ਬਿਨੁ ਬਿਰਥੇ ਜਨਮੁ ਗਇਓ ॥

سادھسنّگتِ بھگوان بھجن بِنُ
کہی ن سچُ رہئیو --1-- رہاءُ --

---- ਸਾਧਸੰਗਤਿ ਭਗਵਾਨ ਭਜਨ ਬਿਨੁ
ਕਹੀ ਨ ਸਚੁ ਰਹਿਓ ॥੧॥ ਰਹਾਉ ॥

جِءُ اُدیان کسم پرپھُلِت
کِنہِ ن گھراءُ لئیو --

---- ਜਿਉ ਉਦਿਆਨ ਕੁਸਮ ਪਰਫੁਲਿਤ
ਕਿਨਹਿ ਨ ਘ੍ਰਾਉ ਲਇਓ ॥

تیسے بھرّمت انیک جونِ مہِ
پھِر پھِر کال ہئیو --2--

---- ਤੈਸੇ ਭ੍ਰਮਤ ਅਨੇਕ ਜੋਨਿ ਮਹਿ
ਫਿਰਿ ਫਿਰਿ ਕਾਲ ਹਇਓ ॥੨॥

اِیا دھن جوبن ارُ سُت دارا
پیکھن کءُ جُ دئیو --

---- ਇਆ ਧਨ ਜੋਬਨ ਅਰੁ ਸੁਤ ਦਾਰਾ
ਪੇਖਨ ਕਉ ਜੁ ਦਇਓ ॥

تِن ہی ماہِ اٹکِ جو اُرجھے
اِنّدری پرّیرِ لئیو --3--

---- ਤਿਨ ਹੀ ਮਾਹਿ ਅਟਕਿ ਜੋ ਉਰਝੇ
ਇੰਦ੍ਰੀ ਪ੍ਰੇਰਿ ਲਇਓ ॥੩॥

اُدھ انل تنُ تِن کو منّدرُ چہُ دِس ٹھاٹُ ٹھِئو --	----	ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥
کہِ کبِیر بھےَ ساگر ترن کءُ مےَ ستِگُر اوٹ لِئو	----	ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
--4--1--8--59--		
گئُڑی --	----	ਗਉੜੀ ॥
پانی مَیلا ماٹی گوری --	----	ਪਾਨੀ ਮੈਲਾ ਮਾਟੀ ਗੋਰੀ ॥
اِس ماٹی کی پُتری جوری --1--	----	ਇਸ ਮਾਟੀ ਕੀ ਪੁਤਰੀ ਜੋਰੀ ॥੧॥
مےَ ناہی کچھُ آہِ ن مورا --	----	ਮੈ ਨਾਹੀ ਕਛੁ ਆਹਿ ਨ ਮੋਰਾ ॥
تنُ دھنُ سبھُ رسُ گوبِنّد تورا --1-- رہاءُ --	----	ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
اِس ماٹی مہِ پونُ سمائِیا --	----	ਇਸ ਮਾਟੀ ਮਹਿ ਪਵਨੁ ਸਮਾਇਆ ॥
جھُوٹھا پرپنّچُ جورِ چلائِیا --2--	Page# [337]	ਝੂਠਾ ਪਰਪੰਚੁ ਜੋਰਿ ਚਲਾਇਆ ॥੨॥
کِنہُو لاکھ پانْچ کی جوری --	----	ਕਿਨਹੂ ਲਾਖ ਪਾਂਚ ਕੀ ਜੋਰੀ ॥
انّت کی بار گگرِییا پھوری --3--	----	ਅੰਤ ਕੀ ਬਾਰ ਗਗਰੀਆ ਫੋਰੀ ॥੩॥
کہِ کبِیر اِک نِیو اُساری --	----	ਕਹਿ ਕਬੀਰ ਇਕ ਨੀਵ ਉਸਾਰੀ ॥
کھِن مہِ بِنسِ جاءِ اہنّکاری --4--1--9--60--	----	ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
گئُڑی --	----	ਗਉੜੀ ॥

رام جپءُ جی اَیسے اَیسے --	----	ਰਾਮ ਜਪਉ ਜੀ ਐਸੇ ਐਸੇ ॥
دھرُو پرِہلاد جپئو ہرِ جَیسے --1--	----	ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
دِین دئِیال بھروسے تیرے --	----	ਦੀਨ ਦਇਆਲ ਭਰੋਸੇ ਤੇਰੇ ॥
سبھُ پروارُ چڑائِیا بیڑے --1-- رہاءُ --	----	ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
جا تِسُ بھاوےَ تا ہُکمُ[1] مناوےَ -- | [1]حُکمُ	----	ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
اِس بیڑے کءُ پارِ لگھاوےَ --2--	----	ਇਸ ਬੇੜੇ ਕਉ ਪਾਰਿ ਲਘਾਵੈ ॥੨॥
گُر پرسادِ اَیسی بُدھِ سمانی --	----	ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
چُوکِ گئی پھِرِ آون جانی --3--	----	ਚੂਕਿ ਗਈ ਫਿਰਿ ਆਵਨ ਜਾਨੀ ॥੩॥
کہُ کبِیر بھجُ سارِگپانی --	----	ਕਹੁ ਕਬੀਰ ਭਜੁ ਸਾਰਿਗਪਾਨੀ ॥
اُروارِ پارِ سبھ ایکو دانی --4--2--10--61--	----	ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
گئُڑی 9 --	----	ਗਉੜੀ ੯ ॥
جونِ چھاڈِ جءُ جگ مہِ آئِئو --	----	ਜੋਨਿ ਛਾਡਿ ਜਉ ਜਗ ਮਹਿ ਆਇਓ ॥
لاگت پون کھسمُ[1] بِسرائِئو --1-- | [1]خصمُ	----	ਲਾਗਤ ਪਵਨ ਖਸਮੁ ਬਿਸਰਾਇਓ ॥੧॥
جِیئُرا ہرِ کے گُنا گاءُ --1-- رہاءُ --	----	ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
گربھ جونِ مہِ اُردھ تپُ کرتا --	----	ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
تءُ جٹھر اگنِ مہِ رہتا --2--	----	ਤਉ ਜਠਰ ਅਗਨਿ ਮਹਿ ਰਹਤਾ ॥੨॥
لکھ چئُراسِیہ جونِ بھرمِ آئِئو --	----	ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
اب کے چھُٹکے ٹھئُرن ٹھائِئو --3--	----	ਅਬ ਕੇ ਛੁਟਕੇ ਠਉਰ ਨ ਠਾਇਓ ॥੩॥

کہُ کبیر بھجُ سارِگپانی --	----	ਕਹੁ ਕਬੀਰ ਭਜੁ ਸਾਰਿਗਪਾਨੀ ॥
آوت دِسےَ جات ن جانی --62--11--1--4--	----	ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
گئُڑی پُوربی --	----	ਗਉੜੀ ਪੂਰਬੀ ॥
سُرگ باسُ ن باچھیۓَ ڈرِیۓَ ن نرکِ نِواسُ --	----	ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
ہونا ہےَ سو ہوئی ہےَ منہِ ن کیِجےَ آس --1--	----	ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
رمئیِیا گُن گائیۓَ --	----	ਰਮਈਆ ਗੁਨ ਗਾਈਐ ॥
جا تے پائیۓَ پرم نِدھانُ --1-- رہاءُ --	----	ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
کِیا جپُ کِیا تپُ سنّجمو کِیا برتُ کِیا اِسنانُ --	----	ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
جب لگُ جُگتِ ن جانیِۓَ بھاءُ بھگتِ بھگوان --2--	----	ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
سنّپےَ دیکھِ ن ہرکھیۓَ بِپتِ دیکھِ ن روءِ --	----	ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
جِءُ سنّپےَ تِءُ بِپتِ ہےَ بِدھ نے رچِیا سو ہوءِ --3--	----	ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥

کہِ کبیر اب جانیا سنّتن رِدے مجھارِ --	----	ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥
سیوک سو سیوا بھلے جہِ گھٹ بسے مُرارِ	----	ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
--63--12--1--4--		
گئُڑی --	----	ਗਉੜੀ ॥
رے من تیرو کوءِ نہی کھِنّچ لےءِ جِن بھارُ --	----	ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
بِرکھ بسیرو پنّکھِ کو تَیسو اِہُ سنّسارُ --1--	----	ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
رام رسُ پییا رے --	----	ਰਾਮ ਰਸੁ ਪੀਆ ਰੇ ॥
جہِ رس بِسرِ گئے رس اَئُر --1-- رہاءُ --	----	ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
اَئُر مُئے کِیا روئیئے جءُ آپا تھِرُ ن رہاءِ --	----	ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
جو اُپجے سو بِنسِ ہے دُکھُ کرِ رووے بلاءِ --2--	----	ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
جہ کی اُپجی تہ رچی پیوت مردن لاگ --	----	ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥

کہِ کبیر چِتِ چیتِیا رام سِمرِ بَیراگ --64--13--2--3--	----	ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
راگُ گئُڑی --	----	ਰਾਗੁ ਗਉੜੀ ॥
پنّتھُ نِہارےَ کامنی لوچن بھری لے اُساسا --	----	ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
اُر نا بھیجےَ پگُ ن کھِسےَ ہرِ درسن کی آسا --1--	Page# [338]	ਉਰ ਨਾ ਭੀਜੈ ਪਗੁ ਨ ਖਿਸੈ ਹਰਿ ਦਰਸਨ ਕੀ ਆਸਾ ॥੧॥
اُڈُہُ ن کاگا کارے --	----	ਉਡਹੁ ਨ ਕਾਗਾ ਕਾਰੇ ॥
بیگِ مِلیِجےَ اپُنے رام پِیارے --1-- رہاءُ --	----	ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
کہِ کبیر جیِون پد کارنِ ہرِ کی بھگتِ کرِیجےَ --	----	ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
ایکُ آدھارُ نامُ نارائِن رسنا رامُ روِیجےَ --65--14--1--2--	----	ਏਕੁ ਆਧਾਰੁ ਨਾਮੁ ਨਾਰਾਇਣ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
راگُ گئُڑی 11 --	----	ਰਾਗੁ ਗਉੜੀ ੧੧ ॥
آس پاس گھن تُرسی کا برِوا ماجھ بنا رسِ گائُوں رے --	----	ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥

اُیا کا سرُوپُ دیکھِ موہی گیارنِ مو کءُ چھوڈِ ن آءُ ن جاہُو رے --1--	ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
توہِ چرن منُ لاگو سارِنگدھر --	ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥
سو ملےَ جو بڈبھاگو --1-- رہاءُ --	ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
بِنّدرابن من ہرن منوہر کرِسن چراوت گائُو رے --	ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
جا کا ٹھاکرُ تُہی سارِنگدھر موہِ کبیرا نائُو رے --66--15--2--2--	ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
گئُڑی پُوربی 12 --	ਗਉੜੀ ਪੂਰਬੀ ੧੨ ॥
بِپل بسترّ کیتے ہےَ پہِرے کیا بن مدھے باسا --	ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
کہا بھئِیا نر دیوا دھوکھے کیا جل بورِئو گیاتا --1--	ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
جیئرے جاہِگا مےَ جاناں --	ਜੀਅਰੇ ਜਾਹਿਗਾ ਮੈ ਜਾਨਾਂ ॥
ابِگت سمجھُ اِیانا --	ਅਬਿਗਤ ਸਮਝੁ ਇਆਨਾ ॥
جت جت دیکھءُ بہُرِ ن پیکھءُ سنّگِ مائِیا لپٹانا --1-- رہاءُ --	ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥

گیانی دھیانی بہُ اُپدیسی اِہُ جگُ سگلو دھنّدھا --	ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
کہِ کبیر اِک رام نام بِنُ اِیا جگُ مائِیا انّدھا --67--16--1--2--	ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
گئُڑی 12 --	ਗਉੜੀ ੧੨ ॥
من رے چھاڈہُ بھرمُ پرگٹ ہوءِ ناچہُ اِیا مائِیا کے ڈانْڈے --	ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
سُورُ کِ سنمُکھ رن تے ڈرپےَ ستی کِ سانْچے بھانْڈے --1--	ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
ڈگمگ چھاڈِ رے من بئُرا --	ਡਗਮਗ ਛਾਡਿ ਰੇ ਮਨ ਬਉਰਾ ॥
اب تءُ جرے مرے سِدھِ پائیِئےَ لینو ہاتھِ سنّدھئُرا --1-- رہاءُ --	ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
کام کرودھ مائِیا کے لینے اِیا بِدھِ جگتُ بِگوتا --	ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥
کہِ کبیر راجا رام ن چھوڈءُ سگل اُوچ تے اُوچا --68--17--2--2--	ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥
گئُڑی 13 --	ਗਉੜੀ ੧੩ ॥

پھُرمانُ[1] تیرا سِرے اُوپرِ پھِرِ ن کرت بیچار -- | [1]فُرمانُ-	ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
تُہی دِریِیا تُہی کرِییا تُجھے تے نِستار --1--	ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
بنّدے بنّدگی اِکتِییار --	ਬੰਦੇ ਬੰਦਗੀ ਇਕਤੀਆਰ ॥
ساہِبُ[1] روسُ دھرءُ کِ پِیارُ --1-- رہاءُ -- | [1]صاحِبُ-	ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
نامُ تیرا آدھارُ میرا جِءُ پھُولُ جئی ہے نارِ --	ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
کہِ کبِیر گُلامُ[1] گھر کا جِیاءِ بھاوے مارِ --2--18--69-- | [1]غُلامُ-	ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥
گئُڑی --	ਗਉੜੀ ॥
لکھ چئُراسِیہ جیء جونِ مہِ بھّرمت نںّد بہُ تھاکو رے --	ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦ ਬਹੁ ਥਾਕੋ ਰੇ ॥
بھگتِ ہیتِ اوتارُ لیئو ہے بھاگُ بڈو بپُرا کو رے --1--	ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
تُمّہ جُ کہت ہءُ نںّد کو نںّدنُ نںّد سُ نںّدنُ کا کو رے --	ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥

دھرنِ اکاسُ دسو دِس ناہی	----	ਧਰਨਿ ਅਕਾਸੁ ਦਸੋ ਦਿਸ ਨਾਹੀ
تب اِہُ ننّدُ کہا تھو رے --1-- رہاءُ --		ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
سنّکٹِ نہی پرےَ جونِ نہی آوےَ	Page# [339]	ਸੰਕਟਿ ਨਹੀ ਪਰੈ ਜੋਨਿ ਨਹੀ ਆਵੈ
نامُ نِرنّجن جا کو رے --		ਨਾਮੁ ਨਿਰੰਜਨ ਜਾ ਕੋ ਰੇ ॥
کبِیر کو سُیامی اَیسو ٹھاکُرُ		ਕਬੀਰ ਕੋ ਸੁਆਮੀ ਐਸੋ ਠਾਕੁਰੁ
جا کےَ مائی ن باپو رے	----	ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥
--2--19--70--		
گئُڑی --	----	ਗਉੜੀ ॥
نِنّدءُ نِنّدءُ مو کءُ لوگُ نِنّدءُ --	----	ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
نِنّدا جن کءُ کھری پِیاری --	----	ਨਿੰਦਾ ਜਨ ਕਉ ਖਰੀ ਪਿਆਰੀ ॥
نِنّدا باپُ نِنّدا مہتاری --1-- رہاءُ --	----	ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥
نِنّدا ہوءِ ت بَیکُنّٹھِ جائیئےَ --	----	ਨਿੰਦਾ ਹੋਇ ਤ ਬੈਕੁੰਠਿ ਜਾਈਐ ॥
نامُ پدارتھُ منہِ بسائیئےَ --	----	ਨਾਮੁ ਪਦਾਰਥੁ ਮਨਹਿ ਬਸਾਈਐ ॥
رِدےَ سُدھ جءُ نِنّدا ہوءِ --	----	ਰਿਦੈ ਸੁਧ ਜਉ ਨਿੰਦਾ ਹੋਇ ॥
ہمرے کپرے نِنّدکُ دھوءِ --1--	----	ਹਮਰੇ ਕਪਰੇ ਨਿੰਦਕੁ ਧੋਇ ॥੧॥
نِنّدا کرےَ سُ ہمرا مِیتُ --	----	ਨਿੰਦਾ ਕਰੈ ਸੁ ਹਮਰਾ ਮੀਤੁ ॥
نِنّدک ماہِ ہمارا چِیتُ --	----	ਨਿੰਦਕ ਮਾਹਿ ਹਮਾਰਾ ਚੀਤੁ ॥
نِنّدکُ سو جو نِنّدا ہورےَ --	----	ਨਿੰਦਕੁ ਸੋ ਜੋ ਨਿੰਦਾ ਹੋਰੈ ॥
ہمرا جِیونُ نِنّدکُ لورےَ --2--	----	ਹਮਰਾ ਜੀਵਨੁ ਨਿੰਦਕੁ ਲੋਰੈ ॥੨॥

نِنّدا ہمری پرّیم پیارُ --	----	ਨਿੰਦਾ ਹਮਰੀ ਪ੍ਰੇਮ ਪਿਆਰੁ ॥
نِنّدا ہمرا کرے اُدھارُ --	----	ਨਿੰਦਾ ਹਮਰਾ ਕਰੈ ਉਧਾਰੁ ॥
جن کبیر کءُ نِنّدا سارُ --	----	ਜਨ ਕਬੀਰ ਕਉ ਨਿੰਦਾ ਸਾਰੁ ॥
نِنّدکُ ڈُوبا ہم اُترے پارِ --71--20--3--	----	ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥
راجا رام تُوںَ ایسا نِربھءُ ترن تارن رام رائِیا --1-- رہاءُ --	----	ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥
جب ہم ہوتے تب تُم ناہی اب تُم ہہُ ہم ناہی --	----	ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥
اب ہم تُم ایک بھئے ہہِ ایکے دیکھت منُ پتیِیاہی --1--	----	ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥
جب بُدھِ ہوتی تب بلُ کیسا اب بُدھِ بلُ ن کھٹائی --	----	ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
کہِ کبیر بُدھِ ہرِ لئی میری بُدھِ بدلی سِدھِ پائی --2--21--72--	----	ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
گئُڑی --	----	ਗਉੜੀ ॥
کھٹ نیم کرِ کوٹھڑی بانْدھی بست انُوپُ بِیچ پائی --	----	ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥

کنّجی کُلپھُ[1] پّران کرِ راکھے کرتے بار ن لائی --1-- | [1]قُلفُ-	ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
اب من جاگت رہُ رے بھائی --	ਅਬ ਮਨ ਜਾਗਤ ਰਹੁ ਰੇ ਭਾਈ ॥
گاپھلُ[1] ہوءِ کے جنمُ گوائِئو چورُ مُسے گھرُ جائی --1-- رہاءُ -- | [1]غافلُ-	ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
پنّچ پہرُویا در مہِ رہتے تِن کا نہی پتیِیارا --	ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
چیتِ سُچیت چِت ہوءِ رہُ تءُ لے پرگاسُ اُجارا --2--	ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
نءُ گھر دیکھِ جُ کامنِ بھُولی بستُ انُوپ ن پائی --	ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
کہتُ کبیر نوے گھر مُوسے دسوَیں تتُ سمائی --3--22--73--	ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥
گئُڑی --	ਗਉੜੀ ॥
مائی موہِ اورُ ن جانِئو آناناں --	ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
سِو سنکادِ جاسُ گُن گاوہِ تاسُ بسہِ مورے پّراناناں -- رہاءُ --	ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
ہِردے پّرگاسُ گیان گُر گنّمِت گگن منّڈل مہِ دھیاناناں --	ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥

بِکھےَ روگ بھےَ بنّدھن بھاگے من نج گھرِ سُکھُ جانانا --1--	----	ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥
ایک سُمتِ رتِ جانِ مانِ پّربھ دُوسر منہِ ن آنانا --	----	ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
چنّدن باسُ بھۓ من باسن تِیاگِ گھٹِئو ابھِمانانا --2--	----	ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥
جو جن گاءِ دھِیاءِ جسُ ٹھاکُر تاسُ پّربھُو ہےَ تھاناناں --	----	ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
تِہ بڈ بھاگ بسِئو منِ جا کےَ کرم پّردھان متھانانا --3--	----	ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥
کاٹِ سکتِ سِو سہجُ پّرگاسِئو اےکےَ ایک سمانانا --	----	ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
کہِ کبِیر گُر بھیٹِ مہا سُکھ بھّرمت رہے منُ ماناناں --74--23--4--	Page# [340]	ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
راگُ گئُڑی پُوربی باون اکھری کبِیر جیءُ کی	----	ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ
ੴ سِتنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
باون اچھر لوک ترّے سبھُ کچھُ اِن ہی ماہِ --	----	ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥

اے اکھر کھِرِ جاگے اوءِ اکھر اِن مہِ ناہِ --1--	----	ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
جہا بوٗلِ تہ اچھر آوا --	----	ਜਹਾ ਬੋਲਿ ਤਹ ਅਛਰ ਆਵਾ ॥
جہ ابوٗل تہ منُ ن رہاوا --	----	ਜਹ ਅਬੋਲ ਤਹ ਮਨੁ ਨ ਰਹਾਵਾ ॥
بوٗل ابوٗل مدھِ ہےَ سوئی --	----	ਬੋਲ ਅਬੋਲ ਮਧਿ ਹੈ ਸੋਈ ॥
جس اوہُ ہےَ تس لکھےَ ن کوئی --2--	----	ਜਸ ਓਹੁ ਹੈ ਤਸ ਲਖੈ ਨ ਕੋਈ ॥੨॥
الہ لہءُ تءُ کِیا کہءُ کہءُ ت کوٗ اُپکار --	----	ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
بٹکُ بِیج مہِ روِ رہِئو جا کوٗ تِینِ لوٗک بِستھار --3--	----	ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥
الہ لہنّتا بھید چھےَ کچھُ کچھُ پائِئو بھید --	----	ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
اُلٹِ بھید منُ بیدھِئو پائِئو ابھنّگ اچھید --4--	----	ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥
تُرک تریکتِ[1] جانیۓَ ہِنّدُو بید پُران -- | [1]طریقت-	----	ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
من سمجھاون کارنے کچھُوئک پڑِیۓَ گِیان --5--	----	ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥
اوئنّکار آدِ مےَ جانا --	----	ਓਅੰਕਾਰ ਆਦਿ ਮੈ ਜਾਨਾ ॥

لِکھِ ارُ میٹےَ تاہِ ن مانا --	----	ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
اوئنّکار لکھےَ ج ءُ کوئی --	----	ਓਅੰਕਾਰ ਲਖੈ ਜਉ ਕੋਈ ॥
سوئی لکھِ میٹنٹا ن ہوئی --6--	----	ਸੋਈ ਲਖਿ ਮੇਟਣਾ ਨ ਹੋਈ ॥੬॥
ککا کِرنٹِ کمل مہِ پاوا --	----	ਕਕਾ ਕਿਰਣਿ ਕਮਲ ਮਹਿ ਪਾਵਾ ॥
سسِ بِگاس سنّپٹ نہی آوا --	----	ਸਸਿ ਬਿਗਾਸ ਸੰਪਟ ਨਹੀ ਆਵਾ ॥
ارُ جے تہا کسم رسُ پاوا --	----	ਅਰੁ ਜੇ ਤਹਾ ਕੁਸਮ ਰਸੁ ਪਾਵਾ ॥
اکہ کہا کہِ کا سمجھاوا --7--	----	ਅਕਹ ਕਹਾ ਕਹਿ ਕਾ ਸਮਝਾਵਾ ॥੭॥
کھکھا اِہےَ کھوڑِ من آوا --	----	ਖਖਾ ਇਹੈ ਖੋੜਿ ਮਨ ਆਵਾ ॥
کھوڑے چھاڈِ ن دہ دِس دھاوا --	----	ਖੋੜੇ ਛਾਡਿ ਨ ਦਹ ਦਿਸ ਧਾਵਾ ॥
کھسمہِ جانٹِ کھِما کرِ رہےَ --	----	ਖਸਮਹਿ ਜਾਣਿ ਖਿਮਾ ਕਰਿ ਰਹੈ ॥
ت ءُ ہوءِ نِکھِءُ اکھےَ پدُ لہےَ --8--	----	ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
گگا گُر کے بچن پچھانا --	----	ਗਗਾ ਗੁਰ ਕੇ ਬਚਨ ਪਛਾਨਾ ॥
دُوجی بات ن دھرئی کانا --	----	ਦੂਜੀ ਬਾਤ ਨ ਧਰਈ ਕਾਨਾ ॥
رہےَ بِہنّگم کتہِ ن جائی --	----	ਰਹੈ ਬਿਹੰਗਮ ਕਤਹਿ ਨ ਜਾਈ ॥
اگہ گہےَ گہِ گگن رہائی --9--	----	ਅਗਹ ਗਹੈ ਗਹਿ ਗਗਨ ਰਹਾਈ ॥੯॥
گھگھا گھٹِ گھٹِ نمسےَ سوئی --	----	ਘਘਾ ਘਟਿ ਘਟਿ ਨਿਮਸੈ ਸੋਈ ॥
گھٹ پھُوٹے گھٹِ کبہِ ن ہوئی --	----	ਘਟ ਫੂਟੇ ਘਟਿ ਕਬਹਿ ਨ ਹੋਈ ॥
تا گھٹ ماہِ گھاٹ ج ءُ پاوا --	----	ਤਾ ਘਟ ਮਾਹਿ ਘਾਟ ਜਉ ਪਾਵਾ ॥
سو گھٹُ چھاڈِ اوگھٹ کت دھاوا --10--	----	ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥

گنّگا نِگرہِ سنیہُ کرِ نِروارو سنّدیہ --	----	ਙੰਙਾ ਙਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
ناہی دیکھِ ن بھاجیئَ پرم سِیانپ ایہ --11--	----	ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
چچا رچِت چِترّ ہےَ بھاری --	----	ਚਚਾ ਰਚਿਤ ਚਿਤ੍ਰ ਹੈ ਭਾਰੀ ॥
تجِ چِترّے چیتہُ چِتکاری --	----	ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
چِترّ بچِترّ اِہےَ اوجھیرا --	----	ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
تجِ چِترّے چِتُ راکھِ چِتیرا --12--	----	ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
چھچھا اِہےَ چھترّپتِ پاسا --	----	ਛਛਾ ਇਹੈ ਛਤ੍ਰਪਤਿ ਪਾਸਾ ॥
چھکِ کِ ن رہہُ چھاڈِ کِ ن آسا --	----	ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
رے من مےَ تءُ چھِن چھِن سمجھاوا --	----	ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
تاہِ چھاڈِ کت آپُ بدھاوا --13--	----	ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥
ججا جءُ تن جِیوت جراوےَ --	----	ਜਜਾ ਜਉ ਤਨ ਜੀਵਤ ਜਰਾਵੈ ॥
جوبن جارِ جُگتِ سو پاوےَ --	----	ਜੋਬਨ ਜਾਰਿ ਜੁਗਤਿ ਸੋ ਪਾਵੈ ॥
اس جرِ[1] پر جرِ[2] جرِ جب رہےَ -- | [1]زرِے [2]زرِے	----	ਅਸ ਜਰਿ ਪਰ ਜਰਿ ਜਰਿ ਜਬ ਰਹੈ ॥
تب جاءِ جوتِ اُجارءُ لہےَ --14--	----	ਤਬ ਜਾਇ ਜੋਤਿ ਉਜਾਰਉ ਲਹੈ ॥੧੪॥
جھجھا اُرجھِ سُرجھِ نہی جانا --	Page# [341]	ਝਝਾ ਉਰਝਿ ਸੁਰਝਿ ਨਹੀ ਜਾਨਾ ॥

رہئو جھجھکِ ناہی پروانا ــ ---- ਰਹਿਓ ਝਝਕਿ ਨਾਹੀ ਪਰਵਾਨਾ ॥

کت جھکھِ جھکھِ اُرن سمجھاوا ــ ---- ਕਤ ਝਖਿ ਝਖਿ ਅਉਰਨ ਸਮਝਾਵਾ ॥

جھگرُ کیئے جھگرءُ ہی پاوا ــ15ــ ---- ਝਗਰੁ ਕੀਏ ਝਗਰਉ ਹੀ ਪਾਵਾ ॥੧੫॥

جنّیا نِکٹِ جُ گھٹ رہئو ---- ਞੰਞਾ ਨਿਕਟਿ ਜੁ ਘਟ ਰਹਿਓ
دُورِ کہا تجِ جاءِ ــ ---- ਦੂਰਿ ਕਹਾ ਤਜਿ ਜਾਇ ॥

جا کارنِ جگُ ڈھوڈھیءُ ---- ਜਾ ਕਾਰਣਿ ਜਗੁ ਢੂਢਿਅਉ
نیرءُ پائِئءُ تاہِ ــ16ــ ---- ਨੇਰਉ ਪਾਇਅਉ ਤਾਹਿ ॥੧੬॥

ٹٹا بِکٹ گھاٹ گھٹ ماہی ــ ---- ਟਟਾ ਬਿਕਟ ਘਾਟ ਘਟ ਮਾਹੀ ॥

کھولِ کپاٹ مہلِ[1] کِ ن جاہی ــ | [1]محلِ- ---- ਖੋਲਿ ਕਪਾਟ ਮਹਲਿ ਕਿ ਨ ਜਾਹੀ ॥

دیکھِ اٹل ٹلِ کتہِ ن جاوا ــ ---- ਦੇਖਿ ਅਟਲ ਟਲਿ ਕਤਹਿ ਨ ਜਾਵਾ ॥

رہےَ لپٹِ گھٹ پرچءُ پاوا ــ17ــ ---- ਰਹੈ ਲਪਟਿ ਘਟ ਪਰਚਉ ਪਾਵਾ ॥੧੭॥

ٹھٹھا اِہےَ دُورِ ٹھگ نیرا ــ ---- ਠਠਾ ਇਹੈ ਦੂਰਿ ਠਗ ਨੀਰਾ ॥

نِیٹھِ نِیٹھِ منُ کیِیا دھِیرا ــ ---- ਨੀਠਿ ਨੀਠਿ ਮਨੁ ਕੀਆ ਧੀਰਾ ॥

جِنِ ٹھگِ ٹھگیا سگل جگُ کھاوا ــ ---- ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥

سو ٹھگُ ٹھگیا ٹھئُر منُ آوا ــ18ــ ---- ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥

ڈڈا ڈر اُپجے ڈرُ جائی ــ ---- ਡਡਾ ਡਰ ਉਪਜੇ ਡਰੁ ਜਾਈ ॥

تا ڈر مہِ ڈرُ رہیا سمائی ــ ---- ਤਾ ਡਰ ਮਹਿ ਡਰੁ ਰਹਿਆ ਸਮਾਈ ॥

جءُ ڈر ڈرے تا پھِرِ ڈرُ لاگے ــ ---- ਜਉ ਡਰ ਡਰੈ ਤਾ ਫਿਰਿ ਡਰੁ ਲਾਗੈ ॥

نِڈر ہُویا ڈرُ اُر ہوءِ بھاگے ــ19ــ ---- ਨਿਡਰ ਹੁਆ ਡਰੁ ਉਰ ਹੋਇ ਭਾਗੈ ॥੧੯॥

ڈھڈھا ڈھِگ ڈھوڈھِ کت آنا ـ ـ	----	ਢਢਾ ਢਿਗ ਢੂਢਹਿ ਕਤ ਆਨਾ ॥
ڈھوڈھت ہی ڈھِ گۓ پرانا ـ ـ	----	ਢੂਢਤ ਹੀ ਢਹਿ ਗਏ ਪਰਾਨਾ ॥
چڑِ سُمیرِ ڈھوڈھِ جب آوا ـ ـ	----	ਚੜਿ ਸੁਮੇਰਿ ਢੂਢਿ ਜਬ ਆਵਾ ॥
جِہ گڑُ گڑِئو سُ گڑ مہِ پاوا ـ ـ20ـ ـ	----	ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥
ٹاٹا رنِ رُوتءُ نر نیہی کرےَ ـ ـ	----	ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
نا نِوےَ نا پھُنِ سنّچرےَ ـ ـ	----	ਨਾ ਨਿਵੈ ਨਾ ਫੁਨਿ ਸੰਚਰੈ ॥
دھنّنِ جنمُ تاہی کو گنےَ ـ ـ	----	ਧੰਨਿ ਜਨਮੁ ਤਾਹੀ ਕੋ ਗਣੈ ॥
مارےَ ایکہِ تجِ جاءِ گھنےَ ـ ـ21ـ ـ	----	ਮਾਰੈ ਏਕਹਿ ਤਜਿ ਜਾਇ ਘਣੈ ॥੨੧॥
تتا اتر ترِئو نہ جائی ـ ـ	----	ਤਤਾ ਅਤਰ ਤਰਿਓ ਨਹ ਜਾਈ ॥
تن ترِّبھونٹ مہِ رہِئو سمائی ـ ـ	----	ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
جءُ ترِّبھونٹ تن ماہِ سماوا ـ ـ	----	ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
تءُ تتہِ تت مِلیا سچُ پاوا ـ ـ22ـ ـ	----	ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥
تھتھا اتھاہ تھاہ نہی پاوا ـ ـ	----	ਥਥਾ ਅਥਾਹ ਥਾਹ ਨਹੀ ਪਾਵਾ ॥
اوہُ اتھاہ اِہُ تھِرُ ن رہاوا ـ ـ	----	ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
تھوڑےَ تھلِ تھانک آرنّبھےَ ـ ـ	----	ਥੋੜੈ ਥਲਿ ਥਾਨਕ ਆਰੰਭੈ ॥
بِنُ ہی تھابھہ منّدِرُ تھنّبھےَ ـ ـ23ـ ـ	----	ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥
ددا دیکھِ جُ بِنسنہارا ـ ـ	----	ਦਦਾ ਦੇਖਿ ਜੁ ਬਿਨਸਨਹਾਰਾ ॥
جس ادیکھِ تس راکھِ بِچارا ـ ـ	----	ਜਸ ਅਦੇਖਿ ਤਸ ਰਾਖਿ ਬਿਚਾਰਾ ॥
دسوےَ دُیارِ کنّچی جب دِجےَ ـ ـ	----	ਦਸਵੈ ਦੁਆਰਿ ਕੁੰਚੀ ਜਬ ਦੀਜੈ ॥

ت ءُ دئیال کو درسن کیجے --24--	----	ਤਉ ਦਇਆਲ ਕੋ ਦਰਸਨੁ ਕੀਜੈ ॥੨੪॥
دھدھا اردھِ اُردھ نِبیرا --	----	ਧਧਾ ਅਰਧਹਿ ਉਰਧ ਨਿਬੇਰਾ ॥
اردھِ اُردھ منجھِ بسیرا --	----	ਅਰਧਹਿ ਉਰਧਹ ਮੰਝਿ ਬਸੇਰਾ ॥
اردھ چھاڑِ اُردھ ج ءُ آوا --	----	ਅਰਧਹ ਛਾਡਿ ਉਰਧ ਜਉ ਆਵਾ ॥
ت ءُ اردھِ اُردھ مِلِیا سُکھ پاوا --25--	----	ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥
ننّا نِس دِنُ نِرکھت جائی --	----	ਨੰਨਾ ਨਿਸਿ ਦਿਨੁ ਨਿਰਖਤ ਜਾਈ ॥
نِرکھت نَین رہے رتوائی --	----	ਨਿਰਖਤ ਨੈਨ ਰਹੇ ਰਤਵਾਈ ॥
نِرکھت نِرکھت جب جاءِ پاوا --	----	ਨਿਰਖਤ ਨਿਰਖਤ ਜਬ ਜਾਇ ਪਾਵਾ ॥
تب لے نِرکھِ نِرکھ مِلاوا --26--	----	ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
پپا اپر پارُ نہی پاوا --	----	ਪਪਾ ਅਪਰ ਪਾਰੁ ਨਹੀ ਪਾਵਾ ॥
پرم جوتِ سِ ءُ پرچ ءُ لاوا --	----	ਪਰਮ ਜੋਤਿ ਸਿਉ ਪਰਚਉ ਲਾਵਾ ॥
پانْچ ءُ اِندّری نِگرہ کرئی --	----	ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
پاپُ پُنّنُ دوءُو نِرورئی --27--	----	ਪਾਪੁ ਪੁੰਨੁ ਦੋਊ ਨਿਰਵਰਈ ॥੨੭॥
پھپھا بِنُ پھُولہ پھلُ ہوئی --	----	ਫਫਾ ਬਿਨੁ ਫੂਲਹ ਫਲੁ ਹੋਈ ॥
تا پھل پھنْک لکھےَ ج ءُ کوئی --	----	ਤਾ ਫਲ ਫੰਕ ਲਖੈ ਜਉ ਕੋਈ ॥
دُوِنْ ن پرئی پھنْک بچارےَ --	----	ਦੂਣਿ ਨ ਪਰਈ ਫੰਕ ਬਿਚਾਰੈ ॥
تا پھل پھنْک سبھےَ تن پھارےَ --28--	----	ਤਾ ਫਲ ਫੰਕ ਸਭੈ ਤਨ ਫਾਰੈ ॥੨੮॥
ببا بِندہِ بِنّد مِلاوا --	----	ਬਬਾ ਬਿੰਦਹਿ ਬਿੰਦ ਮਿਲਾਵਾ ॥
بِندہِ بِنْدِ ن بچھُرن پاوا --	----	ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥

بَندءُ ہوءِ بَندگی گہےَ --	----	ਬੰਦਉ ਹੋਇ ਬੰਦਗੀ ਗਹੈ ॥
بَندک ہوءِ بَندھ سُدھِ لہےَ --29--	Page# [342]	ਬੰਦਕ ਹੋਇ ਬੰਧ ਸੁਧਿ ਲਹੈ ॥੨੯॥
بھبھا بھیدہِ بھید مِلاوا --	----	ਭਭਾ ਭੇਦਹਿ ਭੇਦ ਮਿਲਾਵਾ ॥
اب بھءُ بھانِ بھروس ءُ آوا --	----	ਅਬ ਭਉ ਭਾਨਿ ਭਰੋਸਉ ਆਵਾ ॥
جو باہرِ سو بھیترِ جانِیا --	----	ਜੋ ਬਾਹਰਿ ਸੋ ਭੀਤਰਿ ਜਾਨਿਆ ॥
بھِئیا بھیدُ بھُوپتِ پہچانِیا --30--	----	ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥
مما مُول گہِیا منُ مانےَ --	----	ਮਮਾ ਮੂਲ ਗਹਿਆ ਮਨੁ ਮਾਨੈ ॥
مرمی ہوءِ سُ من کءُ جانےَ --	----	ਮਰਮੀ ਹੋਇ ਸੁ ਮਨ ਕਉ ਜਾਨੈ ॥
مت کوئی من مِلتا بِلماوےَ --	----	ਮਤ ਕੋਈ ਮਨ ਮਿਲਤਾ ਬਿਲਮਾਵੈ ॥
مگن بھِئیا تے سو سچُ پاوےَ --31--	----	ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥
مما من سِءُ کاجُ ہےَ من سادھے سِدھِ ہوءِ --	----	ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
من ہی من سِءُ کہےَ کبِیرا من سا مِلِیا ن کوءِ --32--	----	ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥
اِہُ منُ سکتی اِہُ منُ سیءُ --	----	ਇਹੁ ਮਨੁ ਸਕਤੀ ਇਹੁ ਮਨੁ ਸੀਉ ॥
اِہُ منُ پنّچ تت کو جیءُ --	----	ਇਹੁ ਮਨੁ ਪੰਚ ਤਤ ਕੋ ਜੀਉ ॥
اِہُ منُ لے جءُ اُنمنِ رہےَ --	----	ਇਹੁ ਮਨੁ ਲੇ ਜਉ ਉਨਮਨਿ ਰਹੈ ॥
تءُ تینِ لوک کی باتے کہےَ --33--	----	ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥

یِیا جءُ جانہِ تءُ دُرمتِ ہنِ کرِ بسِ کائِیا گاءُ --	----	ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
رݨِ رُوتءُ بھاجےَ نہی سُورءُ تھارءُ ناءُ --34--	----	ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥
رارا رسُ نِرس کرِ جانِیا --	----	ਰਾਰਾ ਰਸੁ ਨਿਰਸ ਕਰਿ ਜਾਨਿਆ ॥
ہوءِ نِرس سُ رسُ پہچانِیا --	----	ਹੋਇ ਨਿਰਸ ਸੁ ਰਸੁ ਪਹਿਚਾਨਿਆ ॥
اِہ رس چھاڈے اُہ رسُ آوا --	----	ਇਹ ਰਸ ਛਾਡੇ ਉਹ ਰਸੁ ਆਵਾ ॥
اُہ رسُ پِییا اِہ رسُ نہی بھاوا --35--	----	ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥
للا اَیسے لِو منُ لاوےَ --	----	ਲਲਾ ਐਸੇ ਲਿਵ ਮਨੁ ਲਾਵੈ ॥
انت ن جاءِ پرم سچُ پاوےَ --	----	ਅਨਤ ਨ ਜਾਇ ਪਰਮ ਸਚੁ ਪਾਵੈ ॥
ارُ جءُ تہا پّریم لِو لاوےَ --	----	ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
تءُ الہ لہےَ لہِ چرن سماوےَ --36--	----	ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥
ووا بار بار بِسن سمّہارِ --	----	ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
بِسن سنّمہارِ ن آوےَ ہارِ --	----	ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
بلِ بلِ جے بِسنتنا جسُ گاوےَ --	----	ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥
وِسن ملے سبھ ہی سچُ پاوےَ --37--	----	ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥
واوا واہی جانیٖئےَ وا جانے اِہُ ہوءِ --	----	ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥

اِہُ ارُ اوہُ جب ملےَ تب مِلت ن جانےَ کوءِ ـــ38ـــ	----	ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥
سسا سوِنیکا کرِ سودھہُ ـــ	----	ਸਸਾ ਸੋ ਨੀਕਾ ਕਰਿ ਸੋਧਹੁ ॥
گھٹ پرچا کی بات نِرودھہُ ـــ	----	ਘਟ ਪਰਚਾ ਕੀ ਬਾਤ ਨਿਰੋਧਹੁ ॥
گھٹ پرچےَ جءُ اُپجےَ بھاءُ ـــ	----	ਘਟ ਪਰਚੈ ਜਉ ਉਪਜੈ ਭਾਉ ॥
پوُرِ رہِیا تہ ترِبھوݨ راءُ ـــ39ـــ	----	ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥
کھکھا کھوجِ پرےَ جءُ کوئی ـــ	----	ਖਖਾ ਖੋਜਿ ਪਰੈ ਜਉ ਕੋਈ ॥
جو کھوجےَ سو بہُرِ ن ہوئی ـــ	----	ਜੋ ਖੋਜੈ ਸੋ ਬਹੁਰਿ ਨ ਹੋਈ ॥
کھوج بوُجھِ جءُ کرےَ بیِچارا ـــ	----	ਖੋਜ ਬੂਝਿ ਜਉ ਕਰੈ ਬੀਚਾਰਾ ॥
تءُ بھوجل ترت ن لاوےَ بارا ـــ40ـــ	----	ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥
سسا سو سہ سیج سوارےَ ـــ	----	ਸਸਾ ਸੋ ਸਹ ਸੇਜ ਸਵਾਰੈ ॥
سوئی سہی سنّدیہ نِوارےَ ـــ	----	ਸੋਈ ਸਹੀ ਸੰਦੇਹ ਨਿਵਾਰੈ ॥
الپ سُکھ چھاڈِ پرم سُکھ پاوا ـــ	----	ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
تب اِہ ترّیء اوہُ کنّتُ کہاوا ـــ41ـــ	----	ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ ॥੪੧॥
ہاہا ہوت ہوءِ نہی جانا ـــ	----	ਹਾਹਾ ਹੋਤ ਹੋਇ ਨਹੀ ਜਾਨਾ ॥
جب ہی ہوءِ تبہِ منُ مانا ـــ	----	ਜਬ ਹੀ ਹੋਇ ਤਬਹਿ ਮਨੁ ਮਾਨਾ ॥
ہےَ تءُ سہی لکھےَ جءُ کوئی ـــ	----	ਹੈ ਤਉ ਸਹੀ ਲਖੈ ਜਉ ਕੋਈ ॥
تب اوہی اُہُ ایہُ ن ہوئی ـــ42ـــ	----	ਤਬ ਓਹੀ ਉਹੁ ਏਹੁ ਨ ਹੋਈ ॥੪੨॥

لِنّ ءُ لِنّ ءُ کرت پھرے سبھُ لوگُ --	----	ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
تا کارنِ بیاپےَ بہُ سوگُ --	----	ਤਾ ਕਾਰਣਿ ਬਿਆਪੈ ਬਹੁ ਸੋਗੁ ॥
لکھمی بر سِ ءُ ج ءُ لِ ءُ لاوے --	----	ਲਖਿਮੀ ਬਰ ਸਿਉ ਜਉ ਲਿਉ ਲਾਵੈ ॥
سوگُ مٹےَ سبھ ہی سُکھ پاوے --43--	----	ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥
کھکھا کھِرت کھپت گئے کیتے --	----	ਖਖਾ ਖਿਰਤ ਖਪਤ ਗਏ ਕੇਤੇ ॥
کھِرت کھپت اجھوُنّ نہ چیتے --	----	ਖਿਰਤ ਖਪਤ ਅਜਹੂੰ ਨਹ ਚੇਤੇ ॥
اب جگُ جانِ ج ءُ منا رہےَ --	----	ਅਬ ਜਗੁ ਜਾਨਿ ਜਉ ਮਨਾ ਰਹੈ ॥
جہ کا بچھُرا تہ تھِرُ لہےَ --44--	----	ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥
باون اکھر جورے آنِ --	Page# [343]	ਬਾਵਨ ਅਖਰ ਜੋਰੇ ਆਨਿ ॥
سکِیا ن اکھرُ ایکُ پچھانِ --	----	ਸਕਿਆ ਨ ਅਖਰੁ ਏਕੁ ਪਛਾਨਿ ॥
ست کا سبدُ کبیرا کہےَ --	----	ਸਤ ਕਾ ਸਬਦੁ ਕਬੀਰਾ ਕਹੈ ॥
پنّڈِت ہوءِ سُ انبھےَ رہےَ --	----	ਪੰਡਿਤ ਹੋਇ ਸੁ ਅਨਭੈ ਰਹੈ ॥
پنّڈِت لوگہ ک ءُ بِہُار --	----	ਪੰਡਿਤ ਲੋਗਹ ਕਉ ਬਿਉਹਾਰ ॥
گِیانونّت ک ءُ تتُ بیچار --	----	ਗਿਆਨਵੰਤ ਕਉ ਤਤੁ ਬੀਚਾਰ ॥
جا کےَ جی ء جَیسی بُدھِ ہوئی --	----	ਜਾ ਕੈ ਜੀਅ ਜੈਸੀ ਬੁਧਿ ਹੋਈ ॥
کہِ کبیر جانیگا سوئی --45--	----	ਕਹਿ ਕਬੀਰ ਜਾਨੈਗਾ ਸੋਈ ॥੪੫॥
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
راگُ گئُڑی تھِتِینّ کبیر جی کِینّ --	----	ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥
سلوکُ --	----	ਸਲੋਕੁ ॥

پنّدرہ تھِتینّ[1] سات وار ـ ـ ـ | [1] تھِتینّ ـ	----	ਪੰਦ੍ਰਹ ਥਿਤੀਂ ਸਾਤ ਵਾਰ ॥
کہِ کبِیر اُروار ن پار ـ ـ ـ	----	ਕਹਿ ਕਬੀਰ ਉਰਵਾਰ ਨ ਪਾਰ ॥
سادھِک سِدھ لکھےَ جءُ بھےءُ ـ ـ ـ	----	ਸਾਧਿਕ ਸਿਧ ਲਖੈ ਜਉ ਭੇਉ ॥
آپے کرتا آپے دےءُ ـ ـ 1 ـ ـ	----	ਆਪੇ ਕਰਤਾ ਆਪੇ ਦੇਉ ॥੧॥
تھِتینّ[1] ـ ـ ـ | [1] تھِتینّ ـ	----	ਥਿਤੀਂ ॥
انّماوس مہِ آس نِوارہُ ـ ـ ـ	----	ਅੰਮਾਵਸ ਮਹਿ ਆਸ ਨਿਵਾਰਹੁ ॥
انّترجامی رامُ سمارہُ ـ ـ ـ	----	ਅੰਤਰਜਾਮੀ ਰਾਮੁ ਸਮਾਰਹੁ ॥
جِیوت پاوہُ موکھ دُیار ـ ـ ـ	----	ਜੀਵਤ ਪਾਵਹੁ ਮੋਖ ਦੁਆਰ ॥
انبھءُ سبدُ تتُ نِجُ سار ـ ـ 1 ـ ـ	----	ਅਨਭਉ ਸਬਦੁ ਤਤੁ ਨਿਜੁ ਸਾਰ ॥੧॥
چرن کمل گوبِنّد رنّگُ لاگا ـ ـ ـ	----	ਚਰਨ ਕਮਲ ਗੋਬਿੰਦ ਰੰਗੁ ਲਾਗਾ ॥
سنّت پرسادِ بھۓ من نِرمل ہرِ کیِرتن مہِ اندِنُ جاگا ـ ـ 1 ـ ـ رہاءُ ـ ـ ـ	----	ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
پرِوا پرِیتم کرہُ بیچار ـ ـ ـ	----	ਪਰਿਵਾ ਪ੍ਰੀਤਮ ਕਰਹੁ ਬੀਚਾਰ ॥
گھٹ مہِ کھیلےَ اگھٹ اپار ـ ـ ـ	----	ਘਟ ਮਹਿ ਖੇਲੈ ਅਘਟ ਅਪਾਰ ॥
کال کلپنا کدے ن کھاءِ ـ ـ ـ	----	ਕਾਲ ਕਲਪਨਾ ਕਦੇ ਨ ਖਾਇ ॥
آدِ پُرکھ مہِ رہےَ سماءِ ـ ـ 2 ـ ـ	----	ਆਦਿ ਪੁਰਖ ਮਹਿ ਰਹੈ ਸਮਾਇ ॥੨॥
دُتِیا دُہ کرِ جانےَ انّگ ـ ـ ـ	----	ਦੁਤੀਆ ਦੁਹ ਕਰਿ ਜਾਨੈ ਅੰਗ ॥
مائِیا برّہم رمےَ سبھ سنّگ ـ ـ ـ	----	ਮਾਇਆ ਬ੍ਰਹਮ ਰਮੈ ਸਭ ਸੰਗ ॥
نا اوہُ بڈھےَ ن گھٹتا جاءِ ـ ـ ـ	----	ਨਾ ਓਹੁ ਬਢੈ ਨ ਘਟਤਾ ਜਾਇ ॥

اُکل نِرنّجن ایکےَ بھاءِ --3-- ---- ਅਕੁਲ ਨਿਰੰਜਨ ਏਕੈ ਭਾਇ ॥੩॥
تّرِتیا تینے سم کرِ لیاوے -- ---- ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
آند مُول پرم پدُ پاوے -- ---- ਆਨਦ ਮੂਲ ਪਰਮ ਪਦੁ ਪਾਵੈ ॥
سادھسنّگتِ اُپجے بِسّواس -- ---- ਸਾਧਸੰਗਤਿ ਉਪਜੈ ਬਿਸ੍ਵਾਸ ॥
باہرِ بھیترِ سدا پّرگاس --4-- ---- ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
چئُتھہِ چنّچل من کئُ گہہُ -- ---- ਚਉਥਹਿ ਚੰਚਲ ਮਨ ਕਉ ਗਹਹੁ ॥
کام کّرودھ سنّگِ کبہُ ن بہہُ -- ---- ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥
جل تھل ماہے آپہِ آپ -- ---- ਜਲ ਥਲ ਮਾਹੇ ਆਪਹਿ ਆਪ ॥
آپےَ جپہُ آپنا جاپ --5-- ---- ਆਪੈ ਜਪਹੁ ਆਪਨਾ ਜਾਪ ॥੫॥
پانّچے پنّچ تت بِستھار -- ---- ਪਾਂਚੈ ਪੰਚ ਤਤ ਬਿਸਥਾਰ ॥
کنِک کامِنی جُگ بِئُہار -- ---- ਕਨਿਕ ਕਾਮਿਨੀ ਜੁਗ ਬਿਉਹਾਰ ॥
پّریم سُدھا رسُ پیوے کوءِ -- ---- ਪ੍ਰੇਮ ਸੁਧਾ ਰਸੁ ਪੀਵੈ ਕੋਇ ॥
جرا مرنْ دُکھُ پھیرِ ن ہوءِ --6-- ---- ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
چھٹھِ کھٹُ چکّر چھہُوںّ دِس دھاءِ -- ---- ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
بِنُ پرچےَ نہی تھِرا رہاءِ -- ---- ਬਿਨੁ ਪਰਚੈ ਨਹੀ ਥਿਰਾ ਰਹਾਇ ॥
دُبِدھا میٹِ کھِما گہِ رہہُ -- ---- ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
کرم دھرم کی سُول ن سہہُ -- ---- ਕਰਮ ਧਰਮ ਕੀ ਸੂਲ ਨ ਸਹਹੁ ॥
ساتَیں ستِ کرِ باچا جانْ -- ---- ਸਾਤੈਂ ਸਤਿ ਕਰਿ ਬਾਚਾ ਜਾਣਿ ॥
آتم رامُ لیہُ پرواݨِ -- ---- ਆਤਮ ਰਾਮੁ ਲੇਹੁ ਪਰਵਾਣਿ ॥

چھُوٹے سنّسا مِٹ جاۓ دُکھ --	----	ਛੂਟੈ ਸੰਸਾ ਮਿਟਿ ਜਾਇ ਦੁਖ ॥
سُنّن سروِر پاوہُ سُکھ --8--	----	ਸੁੰਨ ਸਰੋਵਰਿ ਪਾਵਹੁ ਸੁਖ ॥੮॥
اسٹمی اسٹ دھاتُ کی کائِیا --	----	ਅਸਟਮੀ ਅਸਟ ਧਾਤੁ ਕੀ ਕਾਇਆ ॥
تا مہِ اکُل مہا نِدھِ رائِیا --	----	ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
گُر گم گیان بتاوے بھید --	----	ਗੁਰ ਗਮ ਗਿਆਨ ਬਤਾਵੈ ਭੇਦ ॥
اُلٹا رہے ابھنگ اچھید --9--	----	ਉਲਟਾ ਰਹੈ ਅਭੰਗ ਅਛੇਦ ॥੯॥
نئُمی نوے دُیار کءُ سادھِ --	----	ਨਉਮੀ ਨਵੈ ਦੁਆਰ ਕਉ ਸਾਧਿ ॥
بہتی منسا راکھہُ بانْدھِ --	----	ਬਹਤੀ ਮਨਸਾ ਰਾਖਹੁ ਬਾਂਧਿ ॥
لوبھ موہ سبھ بِیسر جاہُ --	----	ਲੋਭ ਮੋਹ ਸਭ ਬੀਸਰਿ ਜਾਹੁ ॥
جُگ جُگ جِیوہُ امر پھل کھاہُ --10--	Page# [344]	ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
دسمی دہ دِس ہوۓ انند --	----	ਦਸਮੀ ਦਹ ਦਿਸ ਹੋਇ ਅਨੰਦ ॥
چھُوٹے بھرمُ ملے گوبِند --	----	ਛੂਟੈ ਭਰਮੁ ਮਿਲੈ ਗੋਬਿੰਦ ॥
جوتِ سرُوپی تت انُوپ --	----	ਜੋਤਿ ਸਰੂਪੀ ਤਤ ਅਨੂਪ ॥
امل ن مل ن چھاہ نہی دھُوپ --11--	----	ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥
ایکادسی ایک دِس دھاوے --	----	ਏਕਾਦਸੀ ਏਕ ਦਿਸ ਧਾਵੈ ॥
تءُ جونی سنْکٹ بہُرِ ن آوے --	----	ਤਉ ਜੋਨੀ ਸੰਕਟ ਬਹੁਰਿ ਨ ਆਵੈ ॥
سِیتل نِرمل بھئِیا سرِیرا --	----	ਸੀਤਲ ਨਿਰਮਲ ਭਇਆ ਸਰੀਰਾ ॥
دُورِ بتاوت پائِیا نِیرا --12--	----	ਦੂਰਿ ਬਤਾਵਤ ਪਾਇਆ ਨੀਰਾ ॥੧੨॥
بارس بارہ اُگوے سُور --	----	ਬਾਰਸਿ ਬਾਰਹ ਉਗਵੈ ਸੂਰ ॥

اِہنِس باجے انہد تُور --	----	ਅਹਿਨਿਸਿ ਬਾਜੇ ਅਨਹਦ ਤੂਰ ॥
دیکھیا تِہُوںَ لوک کا پیءُ --	----	ਦੇਖਿਆ ਤਿਹੂੰ ਲੋਕ ਕਾ ਪੀਉ ॥
اچرجُ بھئِیا جیو تے سیءُ --13--	----	ਅਚਰਜੁ ਭਇਆ ਜੀਵ ਤੇ ਸੀਉ ॥੧੩॥
تیرَس تیرہ اگم بکھانِ --	----	ਤੇਰਸਿ ਤੇਰਹ ਅਗਮ ਬਖਾਣਿ ॥
اردھ اُردھ بِچ سم پہچانِ --	----	ਅਰਧ ਉਰਧ ਬਿਚਿ ਸਮ ਪਹਿਚਾਣਿ ॥
نِیچ اُوچ نہی مان امان --	----	ਨੀਚ ਊਚ ਨਹੀ ਮਾਨ ਅਮਾਨ ॥
بِیاپِک رام سگل سامان --14--	----	ਬਿਆਪਿਕ ਰਾਮ ਸਗਲ ਸਾਮਾਨ ॥੧੪॥
چئُدَس چئُدہ لوک مجھارِ --	----	ਚਉਦਸਿ ਚਉਦਹ ਲੋਕ ਮਝਾਰਿ ॥
روم روم مہِ بسہِ مُرارِ --	----	ਰੋਮ ਰੋਮ ਮਹਿ ਬਸਹਿ ਮੁਰਾਰਿ ॥
ست سنّتوکھ کا دھرہُ دھیان --	----	ਸਤ ਸੰਤੋਖ ਕਾ ਧਰਹੁ ਧਿਆਨ ॥
کتھنی کتھیِئےَ بَرہم گِیان --15--	----	ਕਥਨੀ ਕਥੀਐ ਬ੍ਰਹਮ ਗਿਆਨ ॥੧੫॥
پُونِءُ پُورا چنّد اکاس --	----	ਪੂਨਿਉ ਪੂਰਾ ਚੰਦ ਅਕਾਸ ॥
پسرہِ کلا سہج پرگاس --	----	ਪਸਰਹਿ ਕਲਾ ਸਹਜ ਪਰਗਾਸ ॥
آدِ انّتِ مدھِ ہوءِ رہِیا تھیِر --	----	ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
سُکھ ساگر مہِ رمہِ کبیِر --16--	----	ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگ گئُڑی وار کبیِر جیءُ کے 7 --	----	ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
بار بار ہرِ کے گُن گاوءُ --	----	ਬਾਰ ਬਾਰ ਹਰਿ ਕੇ ਗੁਨ ਗਾਵਉ ॥

گُر گمِ بھیدُ		ਗੁਰ ਗਮਿ ਭੇਦੁ
سُ ہرِ کا پاوءُ --1-- رہاءُ --	----	ਸੁ ਹਰਿ ਕਾ ਪਾਵਉ ॥੧॥ ਰਹਾਉ ॥
آدِت کرےَ بھگتِ آرنّبھ --	----	ਆਦਿਤ ਕਰੈ ਭਗਤਿ ਆਰੰਭ ॥
کائِیا منّدر منسا تھنّبھ --	----	ਕਾਇਆ ਮੰਦਰ ਮਨਸਾ ਥੰਭ ॥
اہِنِس اکھنّڈ سُرہی جاءِ --	----	ਅਹਿਨਿਸਿ ਅਖੰਡ ਸੁਰਹੀ ਜਾਇ ॥
تءُ انہد بینڑُ سہج مہِ باءِ --1--	----	ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
سوموارِ سسِ انمّرِتُ جھرےَ --	----	ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
چاکھت بیگِ سگل بِکھ ہرےَ --	----	ਚਾਖਤ ਬੇਗਿ ਸਗਲ ਬਿਖ ਹਰੈ ॥
باڑنی روکِیا رہےَ دُیار --	----	ਬਾਣੀ ਰੋਕਿਆ ਰਹੈ ਦੁਆਰ ॥
تءُ منُ متوارو پِیونہار --2--	----	ਤਉ ਮਨੁ ਮਤਵਾਰੋ ਪੀਵਨਹਾਰ ॥੨॥
منّگلوارے لے ماہِیتِ --	----	ਮੰਗਲਵਾਰੇ ਲੇ ਮਾਹੀਤਿ ॥
پنّچ چور کی جاڑنےَ رِیتِ --	----	ਪੰਚ ਚੋਰ ਕੀ ਜਾਣੈ ਰੀਤਿ ॥
گھر چھوڈیں باہرِ جِن جاءِ --	----	ਘਰ ਛੋਡੇਂ ਬਾਹਰਿ ਜਿਨਿ ਜਾਇ ॥
ناترُ کھرا رِسےَ ہےَ راءِ --3--	----	ਨਾਤਰੁ ਖਰਾ ਰਿਸੈ ਹੈ ਰਾਇ ॥੩॥
بُدھوارِ بُدھِ کرےَ پرّگاس --	----	ਬੁਧਵਾਰਿ ਬੁਧਿ ਕਰੈ ਪ੍ਰਗਾਸ ॥
ہِردےَ کمل مہِ ہرِ کا باس --	----	ਹਿਰਦੈ ਕਮਲ ਮਹਿ ਹਰਿ ਕਾ ਬਾਸ ॥
گُر مِلِ دوءُو ایک سم دھرےَ --	----	ਗੁਰ ਮਿਲਿ ਦੋਊ ਏਕ ਸਮ ਧਰੈ ॥
اُردھ پنّک لےَ سُودھا کرےَ --4--	----	ਉਰਧ ਪੰਕ ਲੈ ਸੂਧਾ ਕਰੈ ॥੪॥
برِّہسپتِ بِکھیا دےءِ بہاءِ --	----	ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥

تِین دیو ایک سنّگِ لاءِ --	----	ਤੀਨਿ ਦੇਵ ਏਕ ਸੰਗਿ ਲਾਇ ॥
تِین ندی تہ ترِکُٹی ماہِ --	----	ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥
اہِنِس کسمل دھووہِ ناہِ --5--	----	ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
سُکّرِتُ سہارےَ سُ اِہ برّتِ چڑھےَ --	----	ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
اندِن آپِ آپ سِءُ لڑےَ --	----	ਅਨਦਿਨ ਆਪਿ ਆਪ ਸਿਉ ਲੜੈ ॥
سُرکھی پانْچءُ راکھےَ سبےَ --	----	ਸੁਰਖੀ ਪਾਂਚਉ ਰਾਖੈ ਸਬੈ ॥
تءُ دُوجی درِسٹِ ن پَیسےَ کبےَ --6--	----	ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
تھاور تھِرُ کرِ راکھےَ سوءِ --	----	ਥਾਵਰ ਥਿਰੁ ਕਰਿ ਰਾਖੈ ਸੋਇ ॥
جوتِ دی وٹی گھٹ مہِ جوءِ --	----	ਜੋਤਿ ਦੀ ਵਟੀ ਘਟ ਮਹਿ ਜੋਇ ॥
باہرِ بھیترِ بھئِیا پرّگاسُ --	----	ਬਾਹਰਿ ਭੀਤਰਿ ਭਇਆ ਪ੍ਰਗਾਸੁ ॥
تب ہُویا سگل کرم کا ناسُ --7--	----	ਤਬ ਹੂਆ ਸਗਲ ਕਰਮ ਕਾ ਨਾਸੁ ॥੭॥
جب لگُ گھٹ مہِ دُوجی آن --	Page# [345]	ਜਬ ਲਗੁ ਘਟ ਮਹਿ ਦੂਜੀ ਆਨ ॥
تءُ لءُ مہلِ[1] ن لابھےَ جان -- | محلِ[1]-	----	ਤਉ ਲਉ ਮਹਲਿ ਨ ਲਾਭੈ ਜਾਨ ॥
رمت رام سِءُ لاگو رنگُ --	----	ਰਮਤ ਰਾਮ ਸਿਉ ਲਾਗੋ ਰੰਗੁ ॥
کہِ کبیر تب نِرمل انگ --8--1--	----	ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
راگُ گئُڑی چیتی بانْی نامدےءُ جیءُ کی	----	ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
دیوا پاہن تارِئیلے --	----	ਦੇਵਾ ਪਾਹਨ ਤਾਰੀਅਲੇ ॥

رام کہت جن کس ن ترے --1-- رہاءُ --	----	ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥
تارِلے گنِکا بِنُ رُوپ کُبِجا بِیادھِ اجامِلُ تارِئلے --	----	ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
چرن بدھِک جن تیئُو مُکتِ بھۓ --	----	ਚਰਨ ਬਧਿਕ ਜਨ ਤੇਊ ਮੁਕਤਿ ਭਏ ॥
ہءُ بلِ بلِ جن رام کہے --1--	----	ਹਉ ਬਲਿ ਬਲਿ ਜਿਨ ਰਾਮ ਕਹੇ ॥੧॥
داسی سُت جنُ بِدرُ سُداما اُگرسَین کءُ راج دِیۓ --	----	ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
جپ ہین تپ ہین کُل ہین کرّم ہین نامے کے سُیامی تیئُو ترے --2--1--	----	ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
راگُ گئُڑی روِداس جی کے پدے گئُڑی گُیاریری	----	ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
ੴ سِتِنامُ کرتا پُرکھُ گُرپ٘رسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
میری سنّگتِ پوچ سوچ دِنُ راتی --	----	ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
میرا کرمُ کُٹِلتا جنمُ کُبھاںتی --1--	----	ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥
رام گُسئِیا جیء کے جیونا --	----	ਰਾਮ ਗੁਸਈਆ ਜੀਅ ਕੇ ਜੀਵਨਾ ॥
موہِ ن بِسارہُ مےَ جنُ تیرا --1-- رہاءُ --	----	ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
میری ہرہُبِپتِ جن کرہُ سُبھائی --	----	ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
چرݨ ن چھاڈءُ سرِیر کل جائی --2--	----	ਚਰਣ ਨ ਛਾਡਉ ਸਰੀਰ ਕਲ ਜਾਈ ॥੨॥

کہُ روِداس پرءُ تیری سابھا ـ ـ	----	ਕਹੁ ਰਵਿਦਾਸ ਪਰਉ ਤੇਰੀ ਸਾਭਾ ॥
بیگِ مِلہُ جن کرِ ن بِلانْبا ـ ـ3ـ ـ1ـ ـ	----	ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥
بیگمپُرا[1] سہر[2] کوُ ناءُ ـ ـ | [1]بیغمپُرا۔ [2]شہر۔	----	ਬੇਗਮਪੁਰਾ ਸਹਰ ਕੋ ਨਾਉ ॥
دُوکھُ انّدوہُ نہی تِہِ ٹھاءُ ـ ـ	----	ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ناں تسوِیس[1] کھِراجُ ن مالُ ـ ـ | [1]تسوِیش۔	----	ਨਾਂ ਤਸਵੀਸ ਖਿਰਾਜੁ ਨ ਮਾਲੁ ॥
کھئُپھُ ن کھتا[1] ن ترسُ جوالُ[2] ـ ـ1ـ ـ | [1]خطا۔ [2]زوالُ۔	----	ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
اب موہِ کھُوب[1] وتن[2] گہ پائی ـ ـ | [1]خُوب۔ [2]وطن۔	----	ਅਬ ਮੋਹਿ ਖੂਬ ਵਤਨ ਗਹ ਪਾਈ ॥
اُوہاں کھیرِ سدا میرے بھائی ـ ـ1ـ ـ رہاءُ ـ ـ	----	ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
کائِمُ[1] دائِمُ سدا پاتِساہی[2] ـ ـ | [1]قائِمُ۔ [2]پاتِشاہی۔	----	ਕਾਇਮੁ ਦਾਇਮੁ ਸਦਾ ਪਾਤਿਸਾਹੀ ॥
دوم ن سیم ایک سو آہی ـ ـ	----	ਦੋਮ ਨ ਸੇਮ ਏਕ ਸੋ ਆਹੀ ॥
آبادانُ سدا مسہُور[1] ـ ـ | [1]مشہُور۔	----	ਆਬਾਦਾਨੁ ਸਦਾ ਮਸਹੂਰ ॥
اُوہاں گنی[1] بسہِ مامُور ـ ـ2ـ ـ | [1]غنی۔	----	ਊਹਾਂ ਗਨੀ ਬਸਹਿ ਮਾਮੂਰ ॥੨॥
تِءُ تِءُ سَیل کرہِ جِءُ بھاوےَ ـ ـ	----	ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
مہرم[1] مہل[2] ن کو اٹکاوےَ ـ ـ | [1]محرم۔ [2]محل۔	----	ਮਹਰਮ ਮਹਲ ਨ ਕੋ ਅਟਕਾਵੈ ॥
کہِ روِداس کھلاس[1] چمارا ـ ـ | [1]خلاس۔	----	ਕਹਿ ਰਵਿਦਾਸ ਖਲਾਸ ਚਮਾਰਾ ॥

جو ہم سہری سُ مِیتُ ہمارا --3--2--	----	ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
گئُڑی بَیراگنِ روِداس جیءُ --	----	ਗਉੜੀ ਬੈਰਾਗਣਿ ਰਵਿਦਾਸ ਜੀਉ ॥
گھٹ اوگھٹ ڈُوگر گھنّا اِکُ نِرگُنڑُ بَیلُ ہمار --	----	ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
رمئیٔ سِءُ اِک بینتی میری پُونّجی راکھُ مُرارِ --1--	----	ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
کو بنجارو رام کو میرا ٹانڈا لادِیا جاءِ رے --1-- رہاءُ --	----	ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ہءُ بنجارو رام کو سہج کرءُ بیّاپارُ --	Page# [346]	ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥
مےَ رام نام دھنُ لادِیا بِکھُ لادی سنّسارِ --2--	----	ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
اُروار پار کے دانِیا لِکھِ لیہُ آل پتالُ --	----	ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
موہِ جم ڈنّڈُ ن لاگئی تجیلے سرب جنّجال[1] --3--	----	ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥

[1] زنّجال-

جَیسا رنّگُ کسُنّبھ کا تَیسا اِہُ سنّسارُ ۔۔	----	ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
میرے رمئِۓ رنّگُ مجِیٹھ کا کہُ روِداس چمار ۔۔4۔۔1۔۔	----	ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
گئُڑی پُوربی روِداس جیءُ	----	ਗਉੜੀ ਪੂਰਬੀ ਰਵਿਦਾਸ ਜੀਉ
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
کُوپُ بھرِئو جَیسے دادِرا کچھُ دیسُ بِدیسُ ن بُوجھ ۔۔	----	ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
اَیسے میرا منُ بِکھِیا بِموہِیا کچھُ آرا پارُ ن سُوجھ ۔۔1۔۔	----	ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥
سگل بھون کے نائِکا اِکُ چھِنُ درسُ دِکھاءِ جی ۔۔1۔۔ رہاءُ ۔۔	----	ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
مِلِن بھئی متِ مادھوا تیری گتِ لکھی ن جاءِ ۔۔	----	ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥
کرہُ ک٘رِپا بھ٘رمُ چُوکئی مےَ سُمتِ دیہُ سمجھاءِ ۔۔2۔۔	----	ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥
جوگیسر پاوہِ نہی تُء گُݨ کتھنُ اپار ۔۔	----	ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥

پریم بھگتِ کے کارنے کہُ رِوداس چمار --3--1--	----	ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥
گئُڑی بیراگنِ	----	ਗਉੜੀ ਬੈਰਾਗਣਿ
ੴ سِتگُر پرسادِ --	----	ੴ ਸਤਿਗੁਰ ਪ੍ਰਸਾਦਿ ॥
ستجُگِ ست تیتا جگی دُیاپرِ پُوجاچار --	----	ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
تِینَو جُگ تِینَو دِڑے کلِ کیول نام ادھار --1--	----	ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
پارُ کیسے پائِبو رے --	----	ਪਾਰੁ ਕੈਸੇ ਪਾਇਬੋ ਰੇ ॥
مو سءُ کوئُو ن کہے سمجھاءِ --	----	ਮੋ ਸਉ ਕੋਊ ਨ ਕਹੈ ਸਮਝਾਇ ॥
جا تے آوا گونُ بِلاءِ --1-- رہاءُ --	----	ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥
بہُ بِدھِ دھرم نِرُوپیئے کرتا دِسے سبھ لوءِ --	----	ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
کون کرم تے چھُوٹیئے جِہ سادھے سبھ سِدھِ ہوءِ --2--	----	ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥
کرم اکرم بِچارِیئے سنکا سُن بید پُران --	----	ਕਰਮ ਅਕਰਮ ਬਿਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
سنسا سد ہِردے بسے کئُنُ ہرے ابھمانُ --3--	----	ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥

ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥	باہرُ اُدکِ پکھارِیئےَ گھٹ بھیترِ بِبدھِ بِکار --
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥	سُدھ کون پر ہوئِبو سُچ کُنّچر بِدھِ بِئُہار --4--
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥	روِ پّرگاس رجنی جتھا گتِ جانت سبھ سنّسار --
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥	پارس مانو تابو چھُئے کنک ہوت نہی بار --5--
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥	پرم پرس گُرُ بھیٹیئےَ پُورب لِکھت لِلاٹ --
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥	اُنمن من من ہی ملے چھُٹکت بجر کپاٹ --6--
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥	بھگتِ جُگتِ متِ ستِ کری بھّرم بنّدھن کاٹِ بِکار --
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥	سوئی بسِ رسِ من ملے گُن نِرگُن ایک بِچار --7--
ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥	انِک جتن نِگرہ کیئے ٹاری ن ٹرے بھّرم پھاس --

پریم بھگتِ نہی اُوپجے
تا تے روِداس اُداس --8--1--

ਪ੍ਰੇਮ ਭਗਤਿ ਨਹੀ ਉਪਜੈ
ਤਾ ਤੇ ਰਵਿਦਾਸ ਉਦਾਸ ॥੮॥੧॥

ੴ سِتنامُ کرتا پُرکھُ نِربھءُ نِروَیرُ اکال مُورتِ
اجُونی سَیبھن گُرپرسادِ --

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

راگُ آسا مہلا 1 گھرُ 1 سو درُ -- | محلا1

Page#
[347]

ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥

سو درُ تیرا کیہا سو گھرُ کیہا
جِتُ بہِ سرب سمہالے --

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ
ਜਿਤੁ ਬਹਿ ਸਰਬ ਸਮ੍ਾਲੇ ॥

واجے تیرے ناد انیک اسنکھا
کیتے تیرے واونہارے --

ਵਾਜੇ ਤੇਰੇ ਨਾਦ ਅਨੇਕ ਅਸੰਖਾ
ਕੇਤੇ ਤੇਰੇ ਵਾਵਣਹਾਰੇ ॥

کیتے تیرے راگ پری سِءُ کہیئہِ
کیتے تیرے گاونہارے --

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ
ਕੇਤੇ ਤੇਰੇ ਗਾਵਣਹਾਰੇ ॥

گاوِنِ تُدھنو پئُنُ پانی بیسنترُ
گاوے راجا دھرم دُیارے --

ਗਾਵਨਿ੍ ਤੁਧਨੋ ਪਉਣੁ ਪਾਣੀ ਬੈਸੰਤਰੁ
ਗਾਵੈ ਰਾਜਾ ਧਰਮ ਦੁਆਰੇ ॥

گاوِنِ تُدھنو چِتُ گُپتُ لِکھِ جانِنِ
لِکھِ لِکھِ دھرمُ ویچارے --

ਗਾਵਨਿ੍ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ
ਲਿਖਿ ਲਿਖਿ ਧਰਮੁ ਵੀਚਾਰੇ ॥

گاوِنِ تُدھنو اِیسرُ برہما دیوی
سوہنِ تیرے سدا سوارے --

ਗਾਵਨਿ੍ ਤੁਧਨੋ ਈਸਰੁ ਬ੍ਰਹਮਾ ਦੇਵੀ
ਸੋਹਨਿ ਤੇਰੇ ਸਦਾ ਸਵਾਰੇ ॥

گاوِنِ تُدھنو اِندر اِندراسنِ بیٹھے
دیوتیا درِ نالے --

ਗਾਵਨਿ੍ ਤੁਧਨੋ ਇੰਦ੍ ਇੰਦ੍ਾਸਣਿ ਬੈਠੇ
ਦੇਵਤਿਆ ਦਰਿ ਨਾਲੇ ॥

گاوَنِ تُدھنو سِدھ سمادھی انّدرِ گاوَنِ تُدھنو سادھ بیچارے ۔۔	----	ਗਾਵਨ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹਿ ਤੁਧਨੋ ਸਾਧ ਬੀਚਾਰੇ ॥
گاوَنِ تُدھنو جتی ستی سنّتوکھی گاونِ تُدھنو وِیر کرارے ۔۔	----	ਗਾਵਨ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
گاونِ تُدھنو پنّڈِت پڑے رکھیسُر جُگُ جُگُ بیدا نالے ۔۔	----	ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥
گاونِ تُدھنو موہنیِیا منُ موہنِ سُرگُ مچھُ پئِیالے ۔۔	----	ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
گاوَنِ تُدھنو رتن اُپائے تیرے جیتے اٹھسٹھِ تیرتھ نالے ۔۔	----	ਗਾਵਨ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥
گاوَنِ تُدھنو جودھ مہابل سُورا گاوَنِ تُدھنو کھانی چارے ۔۔	----	ਗਾਵਨ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹਿ ਤੁਧਨੋ ਖਾਣੀ ਚਾਰੇ ॥
گاوَنِ تُدھنو کھنّڈ منّڈل برہمنّڈا کرِ کرِ رکھے تیرے دھارے ۔۔	----	ਗਾਵਨ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
سیئی تُدھنو گاوَنِ جو تُدھُ بھاوَنِ رتے تیرے بھگت رسالے ۔۔	----	ਸੇਈ ਤੁਧਨੋ ਗਾਵਨ੍ਹਿ ਜੋ ਤੁਧੁ ਭਾਵਨ੍ਹਿ ਰਤੇ ਤੇਰੇ ਭਗਤ ਰਸਾਲੇ ॥
ہورِ کیتے تُدھنو گاونِ سے مےَ چِتِ ن آونِ نانکُ کِیا بیچارے ۔۔	----	ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥

سوئی سوئی سدا سچُ
ساہِبُ[1] ساچا ساچی نائی -- | [1]صاحِبُ-

ਸੋਈ ਸੋਈ ਸਦਾ ਸਚੁ
ਸਾਹਿਬੁ ਸਾਚਾ ਸਾਚੀ ਨਾਈ ॥

ہےَ بھی ہوسی جاءِ ن جاسی
رچنا جِن رچائی --

ਹੈ ਭੀ ਹੋਸੀ ਜਾਇ ਨ ਜਾਸੀ
ਰਚਨਾ ਜਿਨਿ ਰਚਾਈ ॥

رنّگی رنّگی بھاتی جِنسی
مائِیا جِن اُپائی --

ਰੰਗੀ ਰੰਗੀ ਭਾਤੀ ਜਿਨਸੀ
ਮਾਇਆ ਜਿਨਿ ਉਪਾਈ ॥

کرِ کرِ دیکھےَ کیِتا اپنا
جِء تِس دی وڈِیائی --

ਕਰਿ ਕਰਿ ਦੇਖੈ ਕੀਤਾ ਅਪਣਾ
ਜਿਉ ਤਿਸ ਦੀ ਵਡਿਆਈ ॥

جو تِس بھاوے سوئی کرسی
پھِرِ ہُکمُ[1] ن کرنا جائی -- | [1]حُکمُ-

ਜੋ ਤਿਸੁ ਭਾਵੈ ਸੋਈ ਕਰਸੀ
ਫਿਰਿ ਹੁਕਮੁ ਨ ਕਰਣਾ ਜਾਈ ॥

سو پاتِساہُ[1] ساہا پتِ ساہِبُ[2]
نانک رہنھُ رجائی[3] --1--1-- | [1]پاتِشاہ-
[2]صاحِبُ- [3]رضائی-

Page#
[348]

ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ
ਨਾਨਕ ਰਹਣੁ ਰਜਾਈ ॥੧॥੧॥

آسا مہلا[1] 4 -- | [1]محلا-

ਆਸਾ ਮਹਲਾ ੪ ॥

سو پُرکھُ نرنّجنُ ہرِ پُرکھُ نرنّجنُ
ہرِ اگما اگم اپارا --

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ
ਹਰਿ ਅਗਮਾ ਅਗਮ ਅਪਾਰਾ ॥

سبھِ دھِیاوہِ سبھِ دھِیاوہِ تُدھ جی
ہرِ سچے سِرجنھہارا --

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ
ਹਰਿ ਸਚੇ ਸਿਰਜਣਹਾਰਾ ॥

سبھِ جیء تُمارے جی
تُوںَ جیِیا کا داتارا --

ਸਭਿ ਜੀਅ ਤੁਮਾਰੇ ਜੀ
ਤੂੰ ਜੀਆ ਕਾ ਦਾਤਾਰਾ ॥

ہرِ دھِیاوہُ سنّتہُ جی سبھِ دُوکھ وِسارنْہارا ـ ـ	----	ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ہرِ آپے ٹھاکرُ ہرِ آپے سیوکُ جی کِیا نانکُ جنّت وِچارا ـ ـ 1 ـ ـ	----	ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
تُوںّ گھٹ گھٹ انّترِ سرب نِرنّترِ جی ہرِ ایکو پُرکھُ سمانْا ـ ـ	----	ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
اِکِ داتے اِکِ بھیکھاری جی سبھِ تیرے چوج وِڈانْا ـ ـ	----	ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
تُوںّ آپے داتا آپے بھُگتا جی ہءُ تُدھُ بِنُ اورُ ن جانْا ـ ـ	----	ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
تُوںّ پاربرّہمُ بیئنّتُ بیئنّت جی تیرے کِیا گُنْ آکھِ وکھانْا ـ ـ	----	ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
جو سیوہِ جو سیوہِ تُدھُ جی جنُ نانکُ تِنّہ کُربانْا[1] ـ ـ 2 ـ ـ | [1]قُربانْا۔	----	ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ ਕੁਰਬਾਣਾ ॥੨॥
ہرِ دھِیاوہِ ہرِ دھِیاوہِ تُدھُ جی سے جن جُگ مہِ سُکھ واسی ـ ـ	----	ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥
سے مُکتُ سے مُکتُ بھۓ جِنّہ ہرِ دھِیائِیا جیءُ تِن ٹُوٹی جم کی پھاسی ـ ـ	----	ਸੇ ਮੁਕਤੁ ਸੇ ਮੁਕਤੁ ਭਏ ਜਿਨ੍ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥

جن نربھۓ جنّہ ہر نربھۓ دھیائیا جیءُ
تِن کا بھۓ سبھُ گواسی --

ਜਿਨ ਨਿਰਭਉ ਜਿਨ੍ ਹਰਿ ਨਿਰਭਉ ਧਿਆਇਆ ਜੀਉ
ਤਿਨ ਕਾ ਭਉ ਸਭੁ ਗਵਾਸੀ ॥

جنّہ سیوِیا جنّہ سیوِیا میرا ہرِ جیءُ
تے ہرِ ہرِ رُوپ سماسی --

ਜਿਨ੍ ਸੇਵਿਆ ਜਿਨ੍ ਸੇਵਿਆ ਮੇਰਾ ਹਰਿ ਜੀਉ
ਤੇ ਹਰਿ ਹਰਿ ਰੂਪਿ ਸਮਾਸੀ ॥

سے دھنّنُ سے دھنّنُ جن ہرِ دھیائیا جیءُ
جنُ نانکُ تِن بلِ جاسی --3--

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ
ਜਨੁ ਨਾਨਕੁ ਤਿਨ ਬਲਿ ਜਾਸੀ ॥੩॥

تیری بھگتِ تیری بھگتِ بھنڈار جی
بھرے بیئنت بیئنتا --

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ
ਭਰੇ ਬੇਅੰਤ ਬੇਅੰਤਾ ॥

تیرے بھگت تیرے بھگت سلاہنِ[1] تُدھ جی
ہرِ انِک انیک اننتا -- | [1]سلاحنِ-

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ
ਹਰਿ ਅਨਿਕ ਅਨੇਕ ਅਨੰਤਾ ॥

تیری انِک تیری انِک کرہِ ہرِ پُوجا جی
تپُ تاپہِ جپہِ بیئنتا --

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ
ਤਪੁ ਤਾਪਹਿ ਜਪਹਿ ਬੇਅੰਤਾ ॥

تیرے انیک تیرے انیک پڑہِ بہُ سِمرِت ساست جی
کرِ کِریا کھٹُ کرم کرنتا --

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ
ਕਰਿ ਕਿਰਿਆ ਖਟੁ ਕਰਮ ਕਰੰਤਾ ॥

سے بھگت سے بھگت بھلے جن نانک جی
جو بھاوہِ میرے ہرِ بھگونتا --4--

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ
ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

تُوں آدِ پُرکھُ اپرمپرُ کرتا جی
تُدھ جیوڈُ اور ن کوئی --

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ
ਤੁਧੁ ਜੇਵਡੁ ਅਵਰੁ ਨ ਕੋਈ ॥

تُونّ جُگُ جُگُ ایکو سدا سدا تُونّ ایکو جی تُونّ نِہچلُ کرتا سوئی --	----	ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
تُدھُ آپے بھاوےَ سوئی ورتےَ جی تُونّ آپے کرہِ سُ ہوئی --	----	ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
تُدھُ آپے سّرِسٹِ سبھ اُپائی جی تُدھُ آپے سِرجِ سبھ گوئی --	----	ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
جنُ نانکُ گُنْ گاوےَ کرتے کے جی جو سبھسےَ کا جانْوئی --5--2--	----	ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥
੧ੴ ستِگر پّرسادِ --	----	੧ੴ ਸਤਿਗੁਰ ਪ੍ਰਸਾਦਿ ॥
راگُ آسا مہلا[1] 1 چئُپدے گھرُ 2 -- | [1]محلا-	----	ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
سُنْ وڈا آکھےَ سبھ کوئی --	----	ਸੁਣਿ ਵਡਾ ਆਖੈ ਸਭ ਕੋਈ ॥
کیوڈُ وڈا ڈیِٹھا ہوئی --	----	ਕੇਵਡੁ ਵਡਾ ਡੀਠਾ ਹੋਈ ॥
کِیمتِ[1] پاءِ ن کہِیا جاءِ -- | [1]قیمتِ-	Page# [349]	ਕੀਮਤਿ ਪਾਇ ਨ ਕਹਿਆ ਜਾਇ ॥
کہنْے والے تیرے رہے سماءِ --1--	----	ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
وڈے میرے ساہِبا[1] گہر گنّبھیِرا گُنْی گہِیرا -- | [1]صاحِبا-	----	ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
کوئی ن جانْےَ تیرا کیتا کیوڈُ چیِرا --1-- رہاءُ --	----	ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
سبھِ سُرتی مِلِ سُرتِ کمائی --	----	ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥

سبھ کِیمتِ[1] مِلِ کِیمتِ[2] پائی -- | [1]قیمت- [2]قیمت-	----	ਸਭ ਕੀਮਤਿ ਮਿਲਿ ਕੀਮਤਿ ਪਾਈ ॥
گِیانی دھِیانی گُر گُر ہائی --	----	ਗਿਆਨੀ ਧਿਆਨੀ ਗੁਰ ਗੁਰਹਾਈ ॥
کہنُ ن جائی تیری تِلُ وڈِیائی --2--	----	ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
سبھِ ست سبھِ تپ سبھِ چنّگِیائِیا --	----	ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
سِدھا پُرکھا کِیا وڈِیائِیا --	----	ਸਿਧਾ ਪੁਰਖਾ ਕੀਆ ਵਡਿਆਈਆ ॥
تُدھُ وِنُ سِدھی کِنےَ ن پائِیا --	----	ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
کرمِ ملےَ ناہی ٹھاکِ رہائِیا --3--	----	ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
آکھنڑ والا کِیا بیچارا --	----	ਆਖਣ ਵਾਲਾ ਕਿਆ ਬੇਚਾਰਾ ॥
سِپھتی[1] بھرے تیرے بھنّڈارا -- | [1]صِفتی-	----	ਸਿਫਤੀ ਭਰੇ ਤੇਰੇ ਭੰਡਾਰਾ ॥
جِسُ تُوں دیہِ تِسےَ کِیا چارا --	----	ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥
نانک سچُ سوارنھہارا --4--1--	----	ਨਾਨਕ ਸਚੁ ਸਵਾਰਣਹਾਰਾ ॥੪॥੧॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
آکھا جیوا وِسرےَ مرِ جاءُ --	----	ਆਖਾ ਜੀਵਾ ਵਿਸਰੈ ਮਰਿ ਜਾਉ ॥
آکھنڑِ ائُکھا ساچا ناءُ --	----	ਆਖਣਿ ਅਉਖਾ ਸਾਚਾ ਨਾਉ ॥
ساچے نام کی لاگےَ بھُوکھ --	----	ਸਾਚੇ ਨਾਮ ਕੀ ਲਾਗੈ ਭੂਖ ॥
تِتُ بھُوکھےَ کھاءِ چلِیئہِ دُوکھ --1--	----	ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥
سو کِءُ وِسرےَ میری ماءِ --	----	ਸੋ ਕਿਉ ਵਿਸਰੈ ਮੇਰੀ ਮਾਇ ॥
ساچا ساہِبُ[1] ساچےَ ناءِ --1-- رہاءُ -- | [1]صاحِب-	----	ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

ساچے نام کی تِلُ وڈِیائی ـ ـ	----	ਸਾਚੇ ਨਾਮ ਕੀ ਤਿਲੁ ਵਡਿਆਈ ॥
آکھِ تھکے کِیمتِ[1] نہی پائی ـ ـ | [1]قیمتِ ـ	----	ਆਖਿ ਥਕੇ ਕੀਮਤਿ ਨਹੀ ਪਾਈ ॥
جے سبھِ مِلِ کےَ آکھنڑ پاہِ ـ ـ	----	ਜੇ ਸਭਿ ਮਿਲਿ ਕੈ ਆਖਣ ਪਾਹਿ ॥
وڈا ن ہووےَ گھاٹِ ن جاءِ ـ ـ2ـ ـ	----	ਵਡਾ ਨ ਹੋਵੈ ਘਾਟਿ ਨ ਜਾਇ ॥੨॥
نا اوہُ مرےَ ن ہووےَ سوگُ ـ ـ	----	ਨਾ ਓਹੁ ਮਰੈ ਨ ਹੋਵੈ ਸੋਗੁ ॥
دیںْدا رہےَ ن چُوکےَ بھوگُ ـ ـ	----	ਦੇਂਦਾ ਰਹੈ ਨ ਚੂਕੈ ਭੋਗੁ ॥
گُنڑُ ایہو ہورُ ناہی کوءِ ـ ـ	----	ਗੁਣੁ ਏਹੋ ਹੋਰੁ ਨਾਹੀ ਕੋਇ ॥
نا کو ہویا نا کو ہوءِ ـ ـ3ـ ـ	----	ਨਾ ਕੋ ਹੋਆ ਨਾ ਕੋ ਹੋਇ ॥੩॥
جیوڈُ آپِ تیوڈ تیری داتِ ـ ـ	----	ਜੇਵਡੁ ਆਪਿ ਤੇਵਡ ਤੇਰੀ ਦਾਤਿ ॥
جِنِ دِنُ کرِ کےَ کیِتی راتِ ـ ـ	----	ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
کھسمُ[1] وِسارہِ تے کمجاتِ ـ ـ | [1]خصمُ ـ	----	ਖਸਮੁ ਵਿਸਾਰਹਿ ਤੇ ਕਮਜਾਤਿ ॥
نانک ناوےَ باجھُ سناتِ ـ ـ4ـ ـ2ـ ـ	----	ਨਾਨਕ ਨਾਵੈ ਬਾਝੁ ਸਨਾਤਿ ॥੪॥੨॥
آسا مہلا[1] 1 ـ ـ | [1]محلا ـ	----	ਆਸਾ ਮਹਲਾ ੧ ॥
جے درِ مانْگتُ کُوک کرے مہلی[1] کھسمُ[2] سُنڑے ـ ـ | [1]محلی ـ [2]خصمُ ـ	----	ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
بھاوےَ دھِیرک بھاوےَ دھکے ایک وڈائی دےءِ ـ ـ1ـ ـ	----	ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
جانڑہُ جوتِ ن پُوچھہُ جاتی[1] آگےَ جاتِ[2] ن ہے ـ ـ1ـ ـ رہاءُ ـ ـ |	----	ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥

[1]زاتی ـ [2]زاتِ ـ

آپ کرائے آپ کرےءِ --	----	ਆਪਿ ਕਰਾਏ ਆਪਿ ਕਰੇਇ ॥
آپ اُلامّہے چِتِ دھرےءِ --	----	ਆਪਿ ਉਲਾਮ੍ਹੇ ਚਿਤਿ ਧਰੇਇ ॥
جا تُوںَ کرنّہارُ کرتارُ --	----	ਜਾ ਤੂੰ ਕਰਣਹਾਰੁ ਕਰਤਾਰੁ ॥
کِیا مُہتاجی[1] کیا سنّسارُ --2-- | [1]مُحتاجی-	----	ਕਿਆ ਮੁਹਤਾਜੀ ਕਿਆ ਸੰਸਾਰੁ ॥੨॥
آپ اُپائے آپے دےءِ --	----	ਆਪਿ ਉਪਾਏ ਆਪੇ ਦੇਇ ॥
آپے دُرمتِ منہِ کرےءِ --	----	ਆਪੇ ਦੁਰਮਤਿ ਮਨਹਿ ਕਰੇਇ ॥
گُر پرسادِ وسےَ من آءِ --	----	ਗੁਰ ਪਰਸਾਦਿ ਵਸੈ ਮਨਿ ਆਇ ॥
دُکھُ انّھیرا وِچہُ جاءِ --3--	----	ਦੁਖੁ ਅਨ੍ਹੇਰਾ ਵਿਚਹੁ ਜਾਇ ॥੩॥
ساچُ پیارا آپ کرےءِ --	----	ਸਾਚੁ ਪਿਆਰਾ ਆਪਿ ਕਰੇਇ ॥
اوری کءُ ساچُ ن دےءِ --	----	ਅਵਰੀ ਕਉ ਸਾਚੁ ਨ ਦੇਇ ॥
جے کِسےَ دےءِ وکھانٔےَ نانکُ آگےَ پُوچھ ن لےءِ --4--3--	----	ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
تال مدیرے گھٹ کے گھاٹ --	----	ਤਾਲ ਮਦੀਰੇ ਘਟ ਕੇ ਘਾਟ ॥
دولک دُنیا واجہِ واج --	----	ਦੋਲਕ ਦੁਨੀਆ ਵਾਜਹਿ ਵਾਜ ॥
نارُدُ ناچےَ کَلِ کا بھاءُ --	----	ਨਾਰਦੁ ਨਾਚੈ ਕਲਿ ਕਾ ਭਾਉ ॥
جتی ستی کہ راکھہِ پاءُ --1--	----	ਜਤੀ ਸਤੀ ਕਹ ਰਾਖਹਿ ਪਾਉ ॥੧॥
نانک نام وِٹہُ کربانٗ[1] -- | [1]قُربانٗ-	----	ਨਾਨਕ ਨਾਮ ਵਿਟਹੁ ਕੁਰਬਾਣੁ ॥

انّدھی دُنِیا ساہِبُ[1] جانُڻ ۔۔1۔۔ رہاءُ ۔۔ | [1]صاحِبُ۔	----	ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
گُرُو پاسہُ پھِرِ چیلا کھاءِ ۔۔	----	ਗੁਰੁ ਪਾਸਹੁ ਫਿਰਿ ਚੇਲਾ ਖਾਇ ॥
تامِ پرِیتِ وسےَ گھرِ آءِ ۔۔	----	ਤਾਮਿ ਪਰੀਤਿ ਵਸੈ ਘਰਿ ਆਇ ॥
جے سءُ وڑِہیا جِیوݨ کھاݨُ ۔۔	Page# [350]	ਜੇ ਸਉ ਵਰ੍ਹਿਆ ਜੀਵਣ ਖਾਣੁ ॥
کھسم[1] پچھاݨےَ سو دِنُ پروانُ ۔۔2۔۔ | [1]خصم۔	----	ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
درسنِ دیکھِۓَ دئِیا ن ہوءِ ۔۔	----	ਦਰਸਨਿ ਦੇਖਿਐ ਦਇਆ ਨ ਹੋਇ ॥
لۓ دِتے وِݨُ رہےَ ن کوءِ ۔۔	----	ਲਏ ਦਿਤੇ ਵਿਣੁ ਰਹੈ ਨ ਕੋਇ ॥
راجا نِیاءُ کرے ہتھِ ہوءِ ۔۔	----	ਰਾਜਾ ਨਿਆਉ ਕਰੇ ਹਥਿ ਹੋਇ ॥
کہےَ کھُداءِ[1] ن مانےَ کوءِ ۔۔3۔۔ | [1]خُداءِ۔	----	ਕਹੈ ਖੁਦਾਇ ਨ ਮਾਨੈ ਕੋਇ ॥੩॥
ماݨس مُورتِ نانکُ نامُ ۔۔	----	ਮਾਣਸ ਮੂਰਤਿ ਨਾਨਕੁ ਨਾਮੁ ॥
کرݨی کُتا درِ پھُرمانُ[1] ۔۔ | [1]فُرمانُ۔	----	ਕਰਣੀ ਕੁਤਾ ਦਰਿ ਫੁਰਮਾਨੁ ॥
گُر پرسادِ جاݨےَ مِہمانُ ۔۔	----	ਗੁਰ ਪਰਸਾਦਿ ਜਾਣੈ ਮਿਹਮਾਨੁ ॥
تا کِچھُ درگہ پاوےَ مانُ ۔۔4۔۔4۔۔	----	ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥
آسا مہلا[1] 1 ۔۔ | [1]محلا۔	----	ਆਸਾ ਮਹਲਾ ੧ ॥
جیتا سبدُ سُرتِ دھُنِ تیتی جیتا رُوپُ کائِیا تیری ۔۔	----	ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
تُوںّ آپے رسنا آپے بسنا اورُ ن دُوجا کہءُ مائی ۔۔1۔۔	----	ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥

ساہِبُ[1] میرا ایکو ہے -- | [1]صاحبؔ-	----	ਸਾਹਿਬੁ ਮੇਰਾ ਏਕੋ ਹੈ ॥
ایکو ہے بھائی ایکو ہے --1-- رہاءُ --	----	ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
آپے مارے آپے چھوڑَے آپے لیوے دےءِ --	----	ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
آپے وکھے آپے وِگسے آپے ندرِ کرےءِ --2--	----	ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥
جو کِچھُ کرنا سو کرِ رہِیا اورُ ن کرنا جائی --	----	ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
جَیسا ورتے تَیسو کہِیۓ سبھ تیری وڈِیائی --3--	----	ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥
کلِ کلوالی مائِیا مدُ میٹھا منُ متوالاپِیوتُ رہے --	----	ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
آپے روپ کرے بہُ بھانْتِیں نانکُ بپُڑا ایو کہے --4--5--	----	ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
واجا متِ پکھاوجُ بھاءُ --	----	ਵਾਜਾ ਮਤਿ ਪਖਾਵਜੁ ਭਾਉ ॥
ہوءِ اننّدُ سدا منِ چاءُ --	----	ਹੋਇ ਅਨੰਦੁ ਸਦਾ ਮਨਿ ਚਾਉ ॥
ایہا بھگتِ ایہو تپ تاءُ --	----	ਏਹਾ ਭਗਤਿ ਏਹੋ ਤਪ ਤਾਉ ॥
اِتُ رنگِ ناچہُ رکھِ رکھِ پاءُ --2--	----	ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥

پُورے تال جانٔے سالاہ[1] -- | سالاح[1]-	----	ਪੂਰੇ ਤਾਲ ਜਾਣੈ ਸਾਲਾਹ ॥
ہور نچنٹا کھُسِیا من ماہ --1-- رہاءُ --	----	ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
ست سنّتوکھُ وجہِ دُءِ تال --	----	ਸਤੁ ਸੰਤੋਖੁ ਵਜਹਿ ਦੁਇ ਤਾਲ ॥
پَیری واجا سدا نِہال --	----	ਪੈਰੀ ਵਾਜਾ ਸਦਾ ਨਿਹਾਲ ॥
راگُ نادُ نہی دُوجا بھاءُ --	----	ਰਾਗੁ ਨਾਦੁ ਨਹੀ ਦੂਜਾ ਭਾਉ ॥
اِتُ رنگِ ناچہُ رکھِ رکھِ پاءُ --2--	----	ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
بھءُ پھیری ہووَے من چِیتِ --	----	ਭਉ ਫੇਰੀ ਹੋਵੈ ਮਨ ਚੀਤਿ ॥
بہدِیا اُٹھدِیا نِیتا نِیتِ --	----	ਬਹਦਿਆ ਉਠਦਿਆ ਨੀਤਾ ਨੀਤਿ ॥
لیٹنِ لیٹِ جانٔے تنُ سُیاہُ --	----	ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
اِتُ رنگِ ناچہُ رکھِ رکھِ پاءُ --3--	----	ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥
سِکھ سبھا دِیکھِیا کا بھاءُ --	----	ਸਿਖ ਸਭਾ ਦੀਖਿਆ ਕਾ ਭਾਉ ॥
گُرمُکھِ سُنٹا ساچا ناءُ --	----	ਗੁਰਮੁਖਿ ਸੁਣਣਾ ਸਾਚਾ ਨਾਉ ॥
نانک آکھنٔ ویرا ویر --	----	ਨਾਨਕ ਆਖਣੁ ਵੇਰਾ ਵੇਰ ॥
اِتُ رنگِ ناچہُ رکھِ رکھِ پَیر --4--6--	----	ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
پئُنٔ اُپاءِ دھری سبھ دھرتی جل اگنی کا بنّدھُ کِیا --	----	ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
انّدھُلے دہسِرِ مُونّڈُ کٹائِیا راونٔ مارِ کِیا وڈا بھئِیا --1--	----	ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥

کِیا اُپما تیری آکھی جاءِ --	----	ਕਿਆ ਉਪਮਾ ਤੇਰੀ ਆਖੀ ਜਾਇ ॥
تُوںّ سربے پُورِ رہِیا لِو لاءِ --1-- رہاءُ --	----	ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥
جیء اُپاءِ جُگتِ ہتھِ کِینی کالی نتھِ کِیا وڈا بھِئیا --	----	ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥
کِسُ تُوںّ پُرکھُ جورُو کئُݨ کہِیۓ سرب نِرنّترِ روِ رہِیا --2--	----	ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥
نالِ کُٹنّبُ ساتھِ ورداتا بّرہما بھالݨ سّرِسٹِ گِئیا --	----	ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
آگےَ انّتُ ن پائِئو تا کا کنّسُ چھیدِ کِیا وڈا بھِئیا --3--	----	ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
رتن اُپاءِ دھرے کھِیرُ متھِیا ہورِ بھکھلاۓ جِ اسی کِیا --	----	ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥
کہےَ نانکُ چھپےَ کِءُ چھِپِیا ایکی ایکی ونّڈِ دِییا --4--7--	Page# [351]	ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
کرم کرتُوتِ بیلِ بِستھاری رام نامُ پھلُ ہُویا --	----	ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥

تِس رُوپُ ن ریکھ اناہدُ واجَے سبدُ نِرنّجنِ کِیا --1--	----	ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥
کرے وکھِیانُڑ جانڑَے جے کوئی --	----	ਕਰੇ ਵਖਿਆਣੁ ਜਾਣੈ ਜੇ ਕੋਈ ॥
انّمرِتُ پِیوے سوئی --1-- رہاءُ --	----	ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥
جِنّہ پِیا سے مست بھئے ہے تُوٹے بنّدھن پھاہے --	----	ਜਿਨ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥
جوتی جوتِ سمانڑی بھِیترِ تا چھوڈے مائِیا کے لاہے --2--	----	ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥
سرب جوتِ رُوپُ تیرا دیکھِیا سگل بھون تیری مائِیا --	----	ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥
رارَے رُوپِ نِرالمُ بَیٹھا ندرِ کرے وِچِ چھائِیا --3--	----	ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥
بِیڑا سبدُ وجاوَے جوگی درسنِ رُوپِ اپارا --	----	ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥
سبدِ اناہدِ سو سہُ راتا نانکُ کہَے وِچارا --4--8--	----	ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥
آسا مہلا[1] 1 -- | محلا[1]	----	ਆਸਾ ਮਹਲਾ ੧ ॥
مےَ گُنڑ گلا کے سِرِ بھار --	----	ਮੈ ਗੁਣ ਗਲਾ ਕੇ ਸਿਰਿ ਭਾਰ ॥
گلی گلا سِرجنڑہار --	----	ਗਲੀ ਗਲਾ ਸਿਰਜਣਹਾਰ ॥

کھاٹا پیٹا ہسٹا بادِ --	----	ਖਾਣਾ ਪੀਣਾ ਹਸਣਾ ਬਾਦਿ ॥
جب لگ رِدے ن آوہِ یادِ --1--	----	ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥
تء پرواہ کیہی کِیا کیجے --	----	ਤਉ ਪਰਵਾਹ ਕੇਹੀ ਕਿਆ ਕੀਜੈ ॥
جنمِ جنمِ کِچھُ لیجی لیجے --1-- رہاءُ --	----	ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥
من کی متِ متاگلُ متا --	----	ਮਨ ਕੀ ਮਤਿ ਮਤਾਗਲੁ ਮਤਾ ॥
جو کِچھُ بولیئے سبھُ کھتو کھتا[1] -- | خطا[1]-	----	ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥
کِیا مُہُ لے کیچے ارداسِ[1] -- | عرداسِ[1]-	----	ਕਿਆ ਮੁਹੁ ਲੈ ਕੀਚੈ ਅਰਦਾਸਿ ॥
پاپُ پُنّنُ دُءِ ساکھی پاسِ --2--	----	ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥
جَیسا تُوںّ کرہِ تَیسا کو ہوءِ --	----	ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥
تُجھ بِنُ دُوجا ناہی کوءِ --	----	ਤੁਝ ਬਿਨੁ ਦੂਜਾ ਨਾਹੀ ਕੋਇ ॥
جیہی تُوںّ متِ دیہِ تیہی کو پاوے --	----	ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥
تُدھُ آپے بھاوے تِوے چلاوے --3--	----	ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥
راگ رتن پریِیا پروار --	----	ਰਾਗ ਰਤਨ ਪਰੀਆ ਪਰਵਾਰ ॥
تِسُ وِچِ اُپجے انّمرِتُ سار --	----	ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥
نانک کرتے کا اِہُ دھنُ مالُ --	----	ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥
جے کو بُوجھے ایہُ بیچارُ --4--9--	----	ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
کرِ کرِپا اپنے گھرِ آئیا تا مِلِ سکھیِیا کاجُ رچائیا --	----	ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥

کھیلُ دیکھِ منِ اندُ بھئِیا سہُ وِییاہنٔ آئِیا --1--	----	ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
گاوہُ گاوہُ کامنٔی بِبیک بیچارُ --	----	ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
ہمرے گھرِ آئِیا جگجیِونُ بھتارُ --1-- رہاءُ --	----	ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
گُرو دُیارے ہمرا وِییاہُ جِ ہویا جاں سہُ مِلِیا تاں جانِیا --	----	ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
تِہُ لوکا مہِ سبدُ رویِیا ہے آپُ گئِیا منُ مانِیا --2--	----	ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
آپنٔا کارجُ آپِ سوارے ہورنِ کارجُ ن ہوئی --	----	ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
جِتُ کارجِ ستُ سنّتوکھُ دئِیا دھرمُ ہے گُرمُکھِ بُوجھے کوئی --3--	----	ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
بھنتِ نانکُ سبھنا کا پِرُ ایکو سوءِ --	----	ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
جِس نو ندرِ کرے سا سوہاگنِ ہوءِ --4--10--	----	ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
آسا مہلا[1] 1 -- | محلا[1]	----	ਆਸਾ ਮਹਲਾ ੧ ॥
گرِہُ بنُ سمسرِ سہجِ سُبھاءِ --	----	ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥

دُرمتِ گتُ بھئی کِیرتِ ٹھاءِ ۔۔	----	ਦੁਰਮਤਿ ਗਤੁ ਭਈ ਕੀਰਤਿ ਠਾਇ ॥
سچ پئُڑی ساچءُ مُکھِ نانْءُ ۔۔	----	ਸਚ ਪਉੜੀ ਸਾਚਉ ਮੁਖਿ ਨਾਂਉ ॥
سِتگُرُ سیوِ پائے نِج تھاءُ ۔۔1۔۔	Page# [352]	ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥
من چُورے کھٹُ درسن جانڑُ ۔۔	----	ਮਨ ਚੂਰੇ ਖਟੁ ਦਰਸਨ ਜਾਣੁ ॥
سرب جوتِ پُورن بھگوانُ ۔۔1۔۔ رہاءُ ۔۔	----	ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥
ادِھک تِیاس بھیکھ بہُ کرے ۔۔	----	ਅਧਿਕ ਤਿਆਸ ਭੇਖ ਬਹੁ ਕਰੈ ॥
دُکھُ بِکھِیا سُکھُ تنِ پرہرے ۔۔	----	ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
کامُ کرودھُ انّترِ دھنُ ہِرے ۔۔	----	ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
دُبِدھا چھوڈِ نامِ نِسترے ۔۔2۔۔	----	ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥
سِپھتِ[1] سلاہنڑُ[2] سہج اننّد ۔۔ | [1]صِفتِ۔ [2]سلاحنڑُ۔	----	ਸਿਫਤਿ ਸਲਾਹਣੁ ਸਹਜ ਅਨੰਦ ॥
سکھا سَینُ پّریمُ گوبِنّد ۔۔	----	ਸਖਾ ਸੈਨੁ ਪ੍ਰੇਮੁ ਗੋਬਿੰਦ ॥
آپے کرے آپے بکھسِنّدُ[1] ۔۔ | [1]بخشِنّدُ۔	----	ਆਪੇ ਕਰੇ ਆਪੇ ਬਖਸਿੰਦੁ ॥
تنُ منُ ہرِپہِ آگے جِنّدُ ۔۔3۔۔	----	ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥
جھُوٹھ وِکار مہا دُکھُ دیہ ۔۔	----	ਝੂਠ ਵਿਕਾਰ ਮਹਾ ਦੁਖੁ ਦੇਹ ॥
بھیکھ ورن دِیسہِ سبھِ کھیہ ۔۔	----	ਭੇਖ ਵਰਨ ਦੀਸਹਿ ਸਭਿ ਖੇਹ ॥
جو اُپجے سو آوے جاءِ ۔۔	----	ਜੋ ਉਪਜੈ ਸੋ ਆਵੈ ਜਾਇ ॥
نانک استھِرُ نامُ رجاءِ[1] ۔۔4۔۔11۔۔ | [1]رضاءِ۔	----	ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥

آسا مہلا[1] 1 -- | محلا[1] -	----	ਆਸਾ ਮਹਲਾ ੧ ॥
ایکو سرورُ کمل انُوپ --	----	ਏਕੋ ਸਰਵਰੁ ਕਮਲ ਅਨੂਪ ॥
سدا بِگاسےَ پرمل رُوپ --	----	ਸਦਾ ਬਿਗਾਸੈ ਪਰਮਲ ਰੂਪ ॥
اُوجل موتی چُوگہِ ہنّس --	----	ਊਜਲ ਮੋਤੀ ਚੂਗਹਿ ਹੰਸ ॥
سرب کلا جگدِیسےَ انّس --1--	----	ਸਰਬ ਕਲਾ ਜਗਦੀਸੈ ਅੰਸ ॥੧॥
جو دِسےَ سو اُپجےَ بنسےَ --	----	ਜੋ ਦੀਸੈ ਸੋ ਉਪਜੈ ਬਿਨਸੈ ॥
بِنُ جل سرورِ کملُ ن دِسےَ --1-- رہاءُ --	----	ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
بِرلا بُوجھےَ پاوےَ بھیدُ --	----	ਬਿਰਲਾ ਬੂਝੈ ਪਾਵੈ ਭੇਦੁ ॥
ساکھا تِینِ کہےَ نِت بیدُ --	----	ਸਾਖਾ ਤੀਨਿ ਕਹੈ ਨਿਤ ਬੇਦੁ ॥
ناد بِنّد کی سُرتِ سماءِ --	----	ਨਾਦ ਬਿੰਦ ਕੀ ਸੁਰਤਿ ਸਮਾਇ ॥
ستِگُرُ سیوِ پرم پدُ پاءِ --2--	----	ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
مُکتو راتءُ رنّگِ روانْتءُ --	----	ਮੁਕਤੋ ਰਾਤਉ ਰੰਗਿ ਰਵਾਂਤਉ ॥
راجن راجِ سدا بِگسانْتءُ --	----	ਰਾਜਨ ਰਾਜਿ ਸਦਾ ਬਿਗਸਾਂਤਉ ॥
جِسُ تُوںّ راکھہِ کِرپا دھارِ --	----	ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
بُوڈت پاہن تارہِ تارِ --3--	----	ਬੂਡਤ ਪਾਹਨ ਤਾਰਹਿ ਤਾਰਿ ॥੩॥
تّرِبھوݨ مہِ جوتِ تّرِبھوݨ مہِ جاݨِیا --	----	ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
اُلٹ بھئی گھرُ گھر مہِ آݨِیا --	----	ਉਲਟ ਭਈ ਘਰੁ ਘਰ ਮਹਿ ਆਣਿਆ ॥
اہِنِسِ بھگتِ کرے لِو لاءِ --	----	ਅਹਿਨਿਸਿ ਭਗਤਿ ਕਰੇ ਲਿਵ ਲਾਇ ॥

نانکُ تِن کےَ لاگےَ پاءِ --4--12--	----	ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
گُرمتِ ساچی ہُجتِ[1] دُورِ -- | [1]حُجتِ-	----	ਗੁਰਮਤਿ ਸਾਚੀ ਹੁਜਤਿ ਦੂਰਿ ॥
بہُتُ سِیانپ لاگےَ دھُورِ --	----	ਬਹੁਤੁ ਸਿਆਣਪ ਲਾਗੈ ਧੂਰਿ ॥
لاگی مَیلُ مٹےَ سچ ناءِ --	----	ਲਾਗੀ ਮੈਲੁ ਮਿਟੈ ਸਚ ਨਾਇ ॥
گُر پرسادِ رہےَ لِو لاءِ --1--	----	ਗੁਰ ਪਰਸਾਦਿ ਰਹੈ ਲਿਵ ਲਾਇ ॥੧॥
ہےَ ہجُورِ[1] ہاجرُ ارداِس[2] -- | [1]حضُورِ- [2]عرداِس-	----	ਹੈ ਹਜੂਰਿ ਹਾਜਰੁ ਅਰਦਾਸਿ ॥
دُکھُ سُکھُ ساچُ کرتے پّربھ پاسِ --1-- رہاءُ --	----	ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
کُوڑُ کماوےَ آوےَ جاوےَ --	----	ਕੂੜੁ ਕਮਾਵੈ ਆਵੈ ਜਾਵੈ ॥
کہنِ کتھنِ وارا نہی آوےَ --	----	ਕਹਣਿ ਕਥਨਿ ਵਾਰਾ ਨਹੀ ਆਵੈ ॥
کِیا دیکھا سُوجھ بُوجھ ن پاوےَ --	----	ਕਿਆ ਦੇਖਾ ਸੂਝ ਬੂਝ ਨ ਪਾਵੈ ॥
بِنُ ناوےَ منِ ترِّپتِ ن آوےَ --2--	----	ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥
جو جنمے سے روگِ وِیاپے --	----	ਜੋ ਜਨਮੇ ਸੇ ਰੋਗਿ ਵਿਆਪੇ ॥
ہئُمےَ مائِیا دُوکھِ سنّتاپے --	----	ਹਉਮੈ ਮਾਇਆ ਦੂਖਿ ਸੰਤਾਪੇ ॥
سے جن باچے جو پّربھِ راکھے --3--	----	ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥੩॥
ستِگُرُ سیوِ انّمرِت رسُ چاکھے --3--	----	ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥
چلتءُ منُ راکھےَ انّمرِتُ چاکھےَ --	----	ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
ستِگُر سیوِ انّمرِت سبدُ بھاکھےَ --	----	ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥

ساچےَ سبدِ مُکت گتِ پاۓ --	----	ਸਾਚੈ ਸਬਦਿ ਮੁਕਤਿ ਗਤਿ ਪਾਏ ॥
نانک وِچہُ آپُ گواۓ --4--13--	----	ਨਾਨਕ ਵਿਚਹੁ ਆਪੁ ਗਵਾਏ ॥੪॥੧੩॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
جو تِن کِیا سو سچُ تھِیا --	----	ਜੋ ਤਿਨਿ ਕੀਆ ਸੋ ਸਚੁ ਥੀਆ ॥
انّمرِت نامُ ستِگرِ دِییا --	----	ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
ہِردےَ نامُ ناہی منِ بھنّگُ --	----	ਹਿਰਦੈ ਨਾਮੁ ਨਾਹੀ ਮਨਿ ਭੰਗੁ ॥
اندِنُ نالِ پِیارے سنّگُ --1--	----	ਅਨਦਿਨੁ ਨਾਲਿ ਪਿਆਰੇ ਸੰਗੁ ॥੧॥
ہرِ جیءُ راکھہُ اپنی سرݨائی --	----	ਹਰਿ ਜੀਉ ਰਾਖਹੁ ਅਪਨੀ ਸਰਣਾਈ ॥
گُر پرسادی ہرِ رسُ پائِیا نامُ پدارتھُ نءُ نِدھِ پائی --1-- رہاءُ --	Page# [353]	ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥
کرم دھرم سچُ ساچا ناءُ --	----	ਕਰਮ ਧਰਮ ਸਚੁ ਸਾਚਾ ਨਾਉ ॥
تا کےَ سد بلِہارےَ جاءُ --	----	ਤਾ ਕੈ ਸਦ ਬਲਿਹਾਰੈ ਜਾਉ ॥
جو ہرِ راتے سے جن پرواݨُ --	----	ਜੋ ਹਰਿ ਰਾਤੇ ਸੇ ਜਨ ਪਰਵਾਣੁ ॥
تِن کی سنّگتِ پرم نِدھانُ --2--	----	ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥
ہرِ ورُ جِنِ پائِیا دھن ناری --	----	ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥
ہرِ سِءُ راتی سبدُ وِیچاری --	----	ਹਰਿ ਸਿਉ ਰਾਤੀ ਸਬਦੁ ਵੀਚਾਰੀ ॥
آپِ ترےَ سنّگتِ کُل تارےَ --	----	ਆਪਿ ਤਰੈ ਸੰਗਤਿ ਕੁਲ ਤਾਰੈ ॥
ستِگُرُ سیوِ تتُ وِیچارےَ --3--	----	ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥
ہمری جاتِ[1] پتِ سچُ ناءُ -- | [1]ازاتِ-	----	ਹਮਰੀ ਜਾਤਿ ਪਤਿ ਸਚੁ ਨਾਉ ॥

کرم دھرم سنّجمُ ست بھاءُ --	----	ਕਰਮ ਧਰਮ ਸੰਜਮੁ ਸਤ ਭਾਉ ॥
نانک بکھسے[1] پُوچھ ن ہوءِ -- | [1]بخشے-	----	ਨਾਨਕ ਬਖਸੇ ਪੂਛ ਨ ਹੋਇ ॥
دُوجا میٹے ایکو سوءِ --4--14--	----	ਦੂਜਾ ਮੇਟੇ ਏਕੋ ਸੋਇ ॥੪॥੧੪॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
اِکِ آوہِ اِکِ جاوہِ آئی --	----	ਇਕਿ ਆਵਹਿ ਇਕਿ ਜਾਵਹਿ ਆਈ ॥
اِکِ ہرِ راتے رہہِ سمائی --	----	ਇਕਿ ਹਰਿ ਰਾਤੇ ਰਹਹਿ ਸਮਾਈ ॥
اِکِ دھرنِ گگن مہِ ٹھئُر ن پاوہِ --	----	ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
سے کرمہِینڑ ہرِ نامُ ن دھِیاوہِ --1--	----	ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
گُر پُورے تے گتِ مِتِ پائی --	----	ਗੁਰ ਪੂਰੇ ਤੇ ਗਤਿ ਮਿਤਿ ਪਾਈ ॥
اِہُ سنّسارُ بِکھُ وت اتِ بھئُجلُ گُر سبدی ہرِ پارِ لنّگھائی --1-- رہاءُ --	----	ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
جِنّہ کءُ آپ لئے پّربھُ میلِ --	----	ਜਿਨ੍ ਕਉ ਆਪ ਲਏ ਪ੍ਰਭੁ ਮੇਲਿ ॥
تِن کءُ کالُ ن ساکے پیلِ --	----	ਤਿਨ ਕਉ ਕਾਲੁ ਨ ਸਾਕੈ ਪੇਲਿ ॥
گُرمُکھِ نِرمل رہہِ پیارے --	----	ਗੁਰਮੁਖਿ ਨਿਰਮਲ ਰਹਹਿ ਪਿਆਰੇ ॥
جِءُ جل انّبھ اُوپرِ کمل نِرارے --2--	----	ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
بُرا بھلا کہُ کِس نو کہِیئَ --	----	ਬੁਰਾ ਭਲਾ ਕਹੁ ਕਿਸ ਨੋ ਕਹੀਐ ॥
دِسے بّرہمُ گُرمُکھِ سچُ لہِیئَ --	----	ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
اکتھُ کتھءُ گُرمتِ وِیچارُ --	----	ਅਕਥੁ ਕਥਉ ਗੁਰਮਤਿ ਵੀਚਾਰੁ ॥

مِل گُر سنگتِ پاوءُ پارُ --3--	----	ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
ساست بید سمّرِتِ بہُ بھید --	----	ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
اٹھسٹھِ مجنُ ہرِ رسُ رید --	----	ਅਠਸਠਿ ਮਜਨੁ ਹਰਿ ਰਸੁ ਰੇਦ ॥
گُرمُکھِ نِرملُ مَیلُ ن لاگےَ --	----	ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
نانک ہِردےَ نامُ وڈے دھُرِ بھاگےَ --15--4--	----	ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
آسا مہلا[1] 1 -- | محلا[1]	----	ਆਸਾ ਮਹਲਾ ੧ ॥
نِوِ نِوِ پاءِ لگءُ گُر اپُنے آتم رامُ نِہارِیا --	----	ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
کرت بیچارُ ہِردے ہرِ روِیا ہِردےَ دیکھِ بیچارِیا --1--	----	ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
بولہُ رامُ کرے نِستارا --	----	ਬੋਲਹੁ ਰਾਮੁ ਕਰੇ ਨਿਸਤਾਰਾ ॥
گُر پرسادِ رتنُ ہرِ لابھےَ مٹےَ اگیانُ ہوءِ اُجیِیارا --1-- رہاءُ --	----	ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
رونی روےَ بندھن نہی تُوٹہِ وِچِ ہئُمےَ بھرمُ ن جائی --	----	ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
ستِگُرُ ملےَ ت ہئُمےَ تُوٹےَ تا کو لیکھےَ پائی --2--	----	ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥

ہرِ ہرِ نامُ بھگتِ پ٘رِء پ٘رِیتمُ سُکھ ساگرُ اُر دھارے ۔۔	----	ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
بھگتِ وچھلُ جگجیِونُ داتا متِ گُرمتِ ہرِ نِستارے ۔۔3۔۔	----	ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
من سِءُ جُوجھِ مرےَ پ٘ربھُ پاۓ منسا منہِ سماۓ ۔۔	----	ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
نانک ک٘رِپا کرے جگجیِونُ سہج بھاءِ لِو لاۓ ۔۔4۔۔16۔۔	----	ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
آسا مہلا[1] 1 ۔۔ | [1]محلا۔	----	ਆਸਾ ਮਹਲਾ ੧ ॥
کِس کءُ کہہِ سُݨاوہِ کِس کءُ کِسُ سمجھاوہِ سمجھِ رہے ۔۔	----	ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
کسےَ پڑاوہِ پڑِ گُݨِ بُوجھے ستِگُر سبدِ سنّتوکھِ رہے ۔۔1۔۔	----	ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
اَیسا گُرمتِ رمتُ سرِیرا ۔۔	Page# [354]	ਐਸਾ ਗੁਰਮਤਿ ਰਮਤੁ ਸਰੀਰਾ ॥
ہرِ بھجُ میرے من گہِر گنّبھِیرا ۔۔1۔۔ رہاءُ ۔۔	----	ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥
انت ترنّگ بھگتِ ہرِ رنّگا ۔۔	----	ਅਨਤ ਤਰੰਗ ਭਗਤਿ ਹਰਿ ਰੰਗਾ ॥
اندِنُ سُوچے ہرِ گُݨ سنّگا ۔۔	----	ਅਨਦਿਨੁ ਸੂਚੇ ਹਰਿ ਗੁਣ ਸੰਗਾ ॥
مِتھِیا جنمُ ساکت سنّسارا ۔۔	----	ਮਿਥਿਆ ਜਨਮੁ ਸਾਕਤ ਸੰਸਾਰਾ ॥

رام بھگتِ جنُ رہےَ نِرارا --2--	----	ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥
سُوچی کائِیا ہرِ گُنڑ گائِیا --	----	ਸੂਚੀ ਕਾਇਆ ਹਰਿ ਗੁਣ ਗਾਇਆ ॥
آتمُ چِینِ رہےَ لِو لائِیا --	----	ਆਤਮੁ ਚੀਨਿ ਰਹੈ ਲਿਵ ਲਾਇਆ ॥
آدِ اپارُ اپرنّپرُ ہِیرا --	----	ਆਦਿ ਅਪਾਰੁ ਅਪਰੰਪਰੁ ਹੀਰਾ ॥
لالِ رتا میرا منُ دھِیرا --3--	----	ਲਾਲਿ ਰਤਾ ਮੇਰਾ ਮਨੁ ਧੀਰਾ ॥੩॥
کتھنی کہہِ کہہِ سے مُوۓ --	----	ਕਥਨੀ ਕਹਹਿ ਕਹਹਿ ਸੇ ਮੂਏ ॥
سو پرّبھُ دُورِ ناہی پرّبھُ تُونّ ہےَ --	----	ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥
سبھُ جگُ دیکھِیا مائِیا چھائِیا --	----	ਸਭੁ ਜਗੁ ਦੇਖਿਆ ਮਾਇਆ ਛਾਇਆ ॥
نانکُ گُرمتِ نامُ دھِیائِیا --4--17--	----	ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥
آسا مہلا[1] 1 تِتُکا -- | محلا[1]-	----	ਆਸਾ ਮਹਲਾ ੧ ਤਿਤੁਕਾ ॥
کوئی بھِیکھکُ بھِیکھِیا کھاءِ --	----	ਕੋਈ ਭੀਖਕੁ ਭੀਖਿਆ ਖਾਇ ॥
کوئی راجا رہِیا سماءِ --	----	ਕੋਈ ਰਾਜਾ ਰਹਿਆ ਸਮਾਇ ॥
کِس ہی مانُ کسےَ اپمانُ --	----	ਕਿਸ ਹੀ ਮਾਨੁ ਕਿਸੈ ਅਪਮਾਨੁ ॥
ڈھاہِ اُسارے دھرے دھِیانُ --	----	ਢਾਹਿ ਉਸਾਰੇ ਧਰੇ ਧਿਆਨੁ ॥
تُجھ تے وڈا ناہی کوءِ --	----	ਤੁਝ ਤੇ ਵਡਾ ਨਾਹੀ ਕੋਇ ॥
کِسُ ویکھالی چنّگا ہوءِ --1--	----	ਕਿਸੁ ਵੇਖਾਲੀ ਚੰਗਾ ਹੋਇ ॥੧॥
مےَ تاں نامُ تیرا آدھارُ --	----	ਮੈ ਤਾਂ ਨਾਮੁ ਤੇਰਾ ਆਧਾਰੁ ॥
تُونّ داتا کرنْہارُ کرتارُ --1-- رہاءُ --	----	ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥
واٹ ن پاوءُ وِیگا جاءُ --	----	ਵਾਟ ਨ ਪਾਵਉ ਵੀਗਾ ਜਾਉ ॥

درگہ بَیسݨ ناہی تھاءُ --	----	ਦਰਗਹ ਬੈਸਣ ਨਾਹੀ ਥਾਉ ॥
مَن کا انّدھُلا مائِیا کا بنّدھُ --	----	ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥
کھِین کھرابُ ہووَے نِت کنّدھُ --	----	ਖੀਨ ਖਰਾਬੁ ਹੋਵੈ ਨਿਤ ਕੰਧੁ ॥
کھاݨ جِیوݨ کی بہُتی آس --	----	ਖਾਣ ਜੀਵਣ ਕੀ ਬਹੁਤੀ ਆਸ ॥
لیکھےَ تیرے ساس گِراس --2--	----	ਲੇਖੈ ਤੇਰੈ ਸਾਸ ਗਿਰਾਸ ॥੨॥
اہِنِس انّدھُلے دِیپکُ دےءِ --	----	ਅਹਿਨਿਸਿ ਅੰਧੁਲੇ ਦੀਪਕੁ ਦੇਇ ॥
بھئُجل ڈُوبت چِنّت کرےءِ --	----	ਭਉਜਲ ਡੂਬਤ ਚਿੰਤ ਕਰੇਇ ॥
کہہِ سُݨہِ جو مانہِ ناءُ --	----	ਕਹਹਿ ਸੁਣਹਿ ਜੋ ਮਾਨਹਿ ਨਾਉ ॥
ہءُ بلِہارےَ تا کےَ جاءُ --	----	ਹਉ ਬਲਿਹਾਰੈ ਤਾ ਕੈ ਜਾਉ ॥
اعرداسِ[1]- | نانکُ ایک کہےَ ارداسِ[1] --	----	ਨਾਨਕੁ ਏਕ ਕਹੈ ਅਰਦਾਸਿ ॥
جیءُ پِنّڈُ سبھ تیرے پاسِ --3--	----	ਜੀਉ ਪਿੰਡੁ ਸਭ ਤੇਰੈ ਪਾਸਿ ॥੩॥
جاں توُنّ دیہِ جپی تیرا ناءُ --	----	ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥
درگہ بَیسݨ ہووَے تھاءُ --	----	ਦਰਗਹ ਬੈਸਣ ਹੋਵੈ ਥਾਉ ॥
جاں تُدھُ بھاوےَ تا دُرمتِ جاءِ --	----	ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥
گِیان رتنُ منِ وسےَ آءِ --	----	ਗਿਆਨ ਰਤਨੁ ਮਨਿ ਵਸੈ ਆਇ ॥
ندرِ کرے تا ستِگُرُ ملےَ --	----	ਨਦਰਿ ਕਰੇ ਤਾ ਸਤਿਗੁਰੁ ਮਿਲੈ ॥
پرݨوَتِ نانکُ بھوجلُ ترےَ --4--18--	----	ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥
محلا[1]- | آسا مہلا[1] 1 پنّچپدے --	----	ਆਸਾ ਮਹਲਾ ੧ ਪੰਚਪਦੇ ॥

دُدھ بِنُ دھینُ پنّکھ بِنُ پنّکھی جل بِنُ اُتبھُج کامِ ناہی --	----	ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
کِیا سُلتانُ[1] سلام وِہُوٗنا اندھی کوٹھی تیرا نامُ ناہی --1-- |	----	ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥
[1]سُلطانُ-		
کی وِسرہِ دُکھُ بہُتا لاگےَ --	----	ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥
دُکھُ لاگےَ توُنّ وِسرُ ناہی --1-- رہاءُ --	----	ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥
اکھی اندھُ جیبھ رسُ ناہی کنّنی پوݨُ ن واجےَ --	----	ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥
چرݨی چلےَ پجُوتا آگےَ وِݨُ سیوا پھل لاگے --2--	----	ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥
اکھر بِرکھ باگ[1] بھُءِ چوکھی سِنّچِت بھاءُ کریہی -- | [1]باغ-	----	ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥
سبھنا پھلُ لاگےَ نامُ ایکو بِنُ کرما کیسے لیہی --3--	----	ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥
جیتے جیء تیتے سبھِ تیرے وِݨُ سیوا پھلُ کسےَ ناہی --	----	ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥
دُکھُ سُکھُ بھاݨا تیرا ہووےَ وِݨُ ناوےَ جیءُ رہےَ ناہی --	----	ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥

مت وِچ مرݨُ جیوݨُ ہورُ کیسا جا جِیوا تاں جُگتِ ناہی --	----	ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥
کہے نانکُ جیوالے جِیا جہ بھاوےَ تہ راکھُ تُہی --5--19--	Page# [355]	ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥
آسا مہلا[1] 1 -- | محلا[1]	----	ਆਸਾ ਮਹਲਾ ੧ ॥
کائِیا بّرہما مَنُ ہے دھوتی --	----	ਕਾਇਆ ਬ੍ਰਹਮਾ ਮਨੁ ਹੈ ਧੋਤੀ ॥
گِیانُ جنیئُو دھِیانُ کُسپاتی --	----	ਗਿਆਨੁ ਜਨੇਊ ਧਿਆਨੁ ਕੁਸਪਾਤੀ ॥
ہرِ ناما جسُ جاچءُ ناءُ --	----	ਹਰਿ ਨਾਮਾ ਜਸੁ ਜਾਚਉ ਨਾਉ ॥
گُر پرسادی بّرہمِ سماءُ --1--	----	ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥
پانْڈے اَیسا بّرہم بِیچارُ --	----	ਪਾਂਡੇ ਐਸਾ ਬ੍ਰਹਮ ਬੀਚਾਰੁ ॥
نامے سُچِ نامو پڑھءُ نامے چجُ آچارُ --1-- رہاءُ --	----	ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥
باہرِ جنیئُو جِچرُ جوتِ ہے نالِ --	----	ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥
دھوتی ٹِکا نامُ سمالِ --	----	ਧੋਤੀ ਟਿਕਾ ਨਾਮੁ ਸਮਾਲਿ ॥
اَیتھے اوتھےَ نِبہی نالِ --	----	ਐਥੈ ਓਥੈ ਨਿਬਹੀ ਨਾਲਿ ॥
وِݨُ ناوے ہورِ کرم ن بھالِ --2--	----	ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥
پُوجا پّریم مائِیا پرجال --	----	ਪੂਜਾ ਪ੍ਰੇਮ ਮਾਇਆ ਪਰਜਾਲਿ ॥
ایکو ویکھہُ اورُ ن بھالِ --	----	ਏਕੋ ਵੇਖਹੁ ਅਵਰੁ ਨ ਭਾਲਿ ॥
چِنّہے تتُ گگن دس دُیار --	----	ਚੀਨੈ੍ ਤਤੁ ਗਗਨ ਦਸ ਦੁਆਰ ॥

ہرِ مُکھِ پاٹھ پڑے بِچار --3--	-----	ਹਰਿ ਮੁਖਿ ਪਾਠ ਪੜੈ ਬੀਚਾਰ ॥੩॥
بھوجنُ بھاءُ بھرمُ بھءُ بھاگے --	-----	ਭੋਜਨੁ ਭਾਉ ਭਰਮੁ ਭਉ ਭਾਗੈ ॥
پھاہرُوئرا چھبِ چورُ ن لاگے --	-----	ਫਾਹਰੂਅਰਾ ਛਬਿ ਚੋਰੁ ਨ ਲਾਗੈ ॥
تِلکُ لِلاٹِ جانےٗ پربھُ ایکُ --	-----	ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥
بُوجھے برہمُ انّترِ بِبیکُ --4--	-----	ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥
آچاری نہی جِیتیا جاءِ --	-----	ਆਚਾਰੀ ਨਹੀ ਜੀਤਿਆ ਜਾਇ ॥
پاٹھ پڑے نہی کِیمتِ[1] پاءِ -- | [1]قیمتِ-	-----	ਪਾਠ ਪੜੈ ਨਹੀ ਕੀਮਤਿ ਪਾਇ ॥
اسٹ دسی چہُ بھیدُ ن پائِیا --	-----	ਅਸਟ ਦਸੀ ਚਹੁ ਭੇਦੁ ਨ ਪਾਇਆ ॥
نانک ستِگرِ برہمُ دِکھائِیا --5--20--	-----	ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥
آسا مہلا[1] 1 -- | [1]محلا-	-----	ਆਸਾ ਮਹਲਾ ੧ ॥
سیوکُ داسُ بھگتُ جنُ سوئی --	-----	ਸੇਵਕੁ ਦਾਸੁ ਭਗਤੁ ਜਨੁ ਸੋਈ ॥
ٹھاکُر کا داسُ گُرمُکھِ ہوئی --	-----	ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥
جِنِ سِرِ ساجی تِنِ پھُنِ گوئی --	-----	ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥
تِسُ بِنُ دُوجا اورُ ن کوئی --1--	-----	ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥
ساچُ نامُ گُر سبدِ وِیچارِ --	-----	ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥
گُرمُکھِ ساچے ساچے دربارِ --1-- رہاءُ --	-----	ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥
سچا ارجُ[1] سچی ارداسِ[2] -- | [1]عرضُ- [2]عرداسِ-	-----	ਸਚਾ ਅਰਜੁ ਸਚੀ ਅਰਦਾਸਿ ॥
مہلی[1] کھسمُ[2] سُنڑے ساباسِ -- | [1]محلی- [2]خصمُ-	-----	ਮਹਲੀ ਖਸਮੁ ਸੁਣੇ ਸਾਬਾਸਿ ॥

سچےَ تکھتِ ¹بُلاوے سوءِ -- | ¹تخت- ---- ਸਚੈ ਤਖਤਿ ਬੁਲਾਵੈ ਸੋਇ ॥

دے وڈِیائی کرے سُ ہوءِ --2-- ---- ਦੇ ਵਡਿਆਈ ਕਰੇ ਸੁ ਹੋਇ ॥੨॥

تیرا تانُ تُوہےَ دِیبانُ -- ---- ਤੇਰਾ ਤਾਣੁ ਤੂਹੈ ਦੀਬਾਣੁ ॥

گُر کا سبدُ سچُ نیسانُ¹ -- | ¹نِیشانُ- ---- ਗੁਰ ਕਾ ਸਬਦੁ ਸਚੁ ਨੀਸਾਣੁ ॥

مَنّے ہُکمُ¹ سُ پرگٹُ جاءِ -- | ¹حُکمُ- ---- ਮੰਨੇ ਹੁਕਮੁ ਸੁ ਪਰਗਟੁ ਜਾਇ ॥

سچُ نِیسانےَ¹ ٹھاک ن پاءِ --3-- | ¹نِیشانےَ- ---- ਸਚੁ ਨੀਸਾਣੈ ਠਾਕ ਨ ਪਾਇ ॥੩॥

پنّڈِت پڑھِ وکھانہِ ویدُ -- ---- ਪੰਡਿਤ ਪੜਹਿ ਵਖਾਣਹਿ ਵੇਦੁ ॥

انّترِ وستُ ن جانہِ بھیدُ -- ---- ਅੰਤਰਿ ਵਸਤੁ ਨ ਜਾਣਹਿ ਭੇਦੁ ॥

گُر بِنُ سوجھی بُوجھ ن ہوءِ -- ---- ਗੁਰ ਬਿਨੁ ਸੋਝੀ ਬੂਝ ਨ ਹੋਇ ॥

ساچا روِ رہِیا پربھُ سوءِ --4-- ---- ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥

کِیا ہءُ آکھا آکھِ وکھانی -- ---- ਕਿਆ ਹਉ ਆਖਾ ਆਖਿ ਵਖਾਣੀ ॥

تُوںّ آپے جانہِ سرب وِڈانی -- ---- ਤੂੰ ਆਪੇ ਜਾਣਹਿ ਸਰਬ ਵਿਡਾਣੀ ॥

نانک ایکو درُ دِیبانُ -- ---- ਨਾਨਕ ਏਕੋ ਦਰੁ ਦੀਬਾਣੁ ॥

گُرمُکھِ ساچُ تہا گُدرانُ --5--21-- ---- ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥

آسا مہلا¹ 1 -- | ¹محلا- ---- ਆਸਾ ਮਹਲਾ ੧ ॥

کاچی گاگرِ دیہ دُہیلی
اُپجےَ بِنسےَ دُکھُ پائی -- ---- ਕਾਚੀ ਗਾਗਰਿ ਦੇਹ ਦੁਹੇਲੀ
ਉਪਜੈ ਬਿਨਸੈ ਦੁਖੁ ਪਾਈ ॥

اِہُ جگُ ساگرُ دُترُ کِءُ ترِیئےَ
بِنُ ہرِ گُر پارِ ن پائی --1-- ---- ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ
ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥

تُجھ بِنُ اورُ ن کوئی میرے پِیارے
تُجھ بِنُ اورُ ن کوءِ ہرے --

ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ
ਤੁਝ ਬਿਨੁ ਅਵਰੁ ਨ ਕੋਇ ਹਰੇ ॥

سربی رنگی رُوپی تُوںہَے
تِس بکھسے[1] جِس ندرِ کرے --1-- رہاءُ
-- | [1] بخشے

ਸਰਬੀ ਰੰਗੀ ਰੂਪੀ ਤੂੰਹੈ
ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥

ساسُ بُری گھرِ واسُ ن دیوےَ
پِر سِءُ مِلݨ ن دےءِ بُری --

ਸਾਸੁ ਬੁਰੀ ਘਰਿ ਵਾਸੁ ਨ ਦੇਵੈ
ਪਿਰ ਸਿਉ ਮਿਲਣ ਨ ਦੇਇ ਬੁਰੀ ॥

سکھی ساجنی کے ہءُ چرن سریوءُ
ہرِ گُر کِرپا تے ندرِ دھری --2--

ਸਖੀ ਸਾਜਨੀ ਕੇ ਹਉ ਚਰਨ ਸਰੇਵਉ
ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

آپُ بیچارِ مارِ منُ دیکھِیا
تُم سا مِیتُ ن اورُ کوئی --

Page# [356]

ਆਪੁ ਬੀਚਾਰਿ ਮਾਰਿ ਮਨੁ ਦੇਖਿਆ
ਤੁਮ ਸਾ ਮੀਤੁ ਨ ਅਵਰੁ ਕੋਈ ॥

جِءُ تُوںّ راکھہِ تو ہی رہݨا
دُکھُ سُکھُ دیوہِ کرہِ سوئی --3--

ਜਿਉ ਤੂੰ ਰਾਖਹਿ ਤਿਵ ਹੀ ਰਹਣਾ
ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

آسا منسا دوءُو بِناست
تِرہُ گُݨ آس نِراس بھئی --

ਆਸਾ ਮਨਸਾ ਦੋਊ ਬਿਨਾਸਤ
ਤ੍ਰਿਹੁ ਗੁਣ ਆਸ ਨਿਰਾਸ ਭਈ ॥

تُرییاوستھا گُرمُکھِ پائیِئےَ
سنّت سبھا کی اوٹ لہی --4--

ਤੁਰੀਆਵਸਥਾ ਗੁਰਮੁਖਿ ਪਾਈਐ
ਸੰਤ ਸਭਾ ਕੀ ਓਟ ਲਹੀ ॥੪॥

گِیان دھِیان سگلے سبھِ جپ تپ
جِسُ ہرِ ہِردےَ الکھ ابھیوا --

ਗਿਆਨ ਧਿਆਨ ਸਗਲੇ ਸਭਿ ਜਪ ਤਪ
ਜਿਸੁ ਹਰਿ ਹਿਰਦੈ ਅਲਖ ਅਭੇਵਾ ॥

نانک رام نامِ منُ راتا گُرمتِ پاۓ سہج سیوا ــ5ــ22ــ	----	ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥
آسا مہلا[1] 1 پنّچپدے ــ | [1]محلاـ	----	ਆਸਾ ਮਹਲਾ ੧ ਪੰਚਪਦੇ ॥
موہُ کُٹنّبُ موہُ سبھ کار ــ	----	ਮੋਹੁ ਕੁਟੰਬੁ ਮੋਹੁ ਸਭ ਕਾਰ ॥
موہُ تُم تجہُ سگل ویکار ــ1ــ	----	ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥
موہُ ارُ بھرمُ تجہُ تُمہّ بِیر ــ	----	ਮੋਹੁ ਅਰੁ ਭਰਮੁ ਤਜਹੁ ਤੁਮ੍ਹ ਬੀਰ ॥
ساچُ نامُ رِدے روۓَ سرِیر ــ1ــ رہاءُ ــ	----	ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥
سچُ نامُ جا نو نِدھِ پائی ــ	----	ਸਚੁ ਨਾਮੁ ਜਾ ਨਵ ਨਿਧਿ ਪਾਈ ॥
روۓَ پُوتُ ن کلپےَ مائی ــ2ــ	----	ਰੋਵੈ ਪੂਤੁ ਨ ਕਲਪੈ ਮਾਈ ॥੨॥
ایتُ موہِ ڈُوبا سنّسارُ ــ	----	ਏਤੁ ਮੋਹਿ ਡੂਬਾ ਸੰਸਾਰੁ ॥
گُرمُکھِ کوئی اُترےَ پار ــ3ــ	----	ਗੁਰਮੁਖਿ ਕੋਈ ਉਤਰੈ ਪਾਰ ॥੩॥
ایتُ موہِ پھِرِ جُونی پاہِ ــ	----	ਏਤੁ ਮੋਹਿ ਫਿਰਿ ਜੂਨੀ ਪਾਹਿ ॥
موہے لاگا جم پُرِ جاہِ ــ4ــ	----	ਮੋਹੇ ਲਾਗਾ ਜਮ ਪੁਰਿ ਜਾਹਿ ॥੪॥
گُر دِیکھِیا لے جپُ تپُ کماہِ ــ	----	ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
نا موہُ تُوٹےَ نا تھاءِ پاہِ ــ5ــ	----	ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥
ندرِ کرے تا ایہُ موہُ جاءِ ــ	----	ਨਦਰਿ ਕਰੇ ਤਾ ਏਹੁ ਮੋਹੁ ਜਾਇ ॥
نانک ہرِ سِءُ رہےَ سماءِ ــ6ــ23ــ	----	ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥
آسا مہلا[1] 1 ــ | [1]محلاـ	----	ਆਸਾ ਮਹਲਾ ੧ ॥

آپِ کرے سچُ الکھ اپارُ ۔۔	----	ਆਪਿ ਕਰੇ ਸਚੁ ਅਲਖ ਅਪਾਰੁ ॥
ہءُ پاپی تُوںّ بکھسنْہارُ[1] ۔۔1۔۔ | 1.بخشنہارُ۔	----	ਹਉ ਪਾਪੀ ਤੂੰ ਬਖਸਣਹਾਰੁ ॥੧॥
تیرا بھاݨا سبھُ کِچھُ ہووَے ۔۔	----	ਤੇਰਾ ਭਾਣਾ ਸਭੁ ਕਿਛੁ ਹੋਵੈ ॥
منہٹھِ کیچےَ انّتِ وِگووَے ۔۔1۔۔ رہاءُ ۔۔	----	ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥
منمُکھ کی متِ کُوڑِ وِیاپی ۔۔	----	ਮਨਮੁਖ ਕੀ ਮਤਿ ਕੂੜਿ ਵਿਆਪੀ ॥
بِنُ ہرِ سِمرݨ پاپِ سنّتاپی ۔۔2۔۔	----	ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
دُرمتِ تِیاگِ لاہا کِچھُ لیوہُ ۔۔	----	ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
جو اُپجےَ سو الکھ ابھیوہُ ۔۔	----	ਜੋ ਉਪਜੈ ਸੋ ਅਲਖ ਅਭੇਵਹੁ ॥
اَیسا ہمرا سکھا سہائی ۔۔	----	ਐਸਾ ਹਮਰਾ ਸਖਾ ਸਹਾਈ ॥
گُر ہرِ مِلیا بھگتِ دِرڑائی ۔۔4۔۔	----	ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥
سگلِیں سئُدِیں توٹا آوےَ ۔۔	----	ਸਗਲੀ ਸਉਦੀ ਤੋਟਾ ਆਵੈ ॥
نانک رام نامُ منِ بھاوےَ ۔۔5۔۔24۔۔	----	ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
آسا مہلا[1] 1 چئُپدے ۔۔ | 1محلا۔	----	ਆਸਾ ਮਹਲਾ ੧ ਚਉਪਦੇ ॥
وِدِیا وِیچاری تاں پرئُپکاری ۔۔	----	ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
جاں پنّچ راسی تاں تیِرتھ واسی ۔۔1۔۔	----	ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
گھُنگھرُو واجےَ جے منُ لاگےَ ۔۔	----	ਘੁੰਘਰੂ ਵਾਜੈ ਜੇ ਮਨੁ ਲਾਗੈ ॥
تءُ جمُ کہا کرے مو سِءُ آگےَ ۔۔1۔۔ رہاءُ ۔۔	----	ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
آس نِراسی تءُ سنّنِیاسی ۔۔	----	ਆਸ ਨਿਰਾਸੀ ਤਉ ਸੰਨਿਆਸੀ ॥

جاں جتُ جوگی تاں کائِیا بھوگی --2--	----	ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
دئِیا دِگنّبرُ دیہ بیچاری --	----	ਦਇਆ ਦਿਗੰਬਰੁ ਦੇਹ ਬੀਚਾਰੀ ॥
آپِ مرے اورا نہ ماری --3--	----	ਆਪਿ ਮਰੈ ਅਵਰਾ ਨਹ ਮਾਰੀ ॥੩॥
ایکُ تُو ہورِ ویس بہتیرے --	----	ਏਕੁ ਤੂ ਹੋਰਿ ਵੇਸ ਬਹੁਤੇਰੇ ॥
نانکُ جانڑےٗ چوج ن تیرے --4--25--	----	ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
آسا مہلا[1] 1 -- | محلا[1]	----	ਆਸਾ ਮਹਲਾ ੧ ॥
ایک ن بھرِییا گُنڑ کرِ دھووا --	----	ਏਕ ਨ ਭਰੀਆ ਗੁਣ ਕਰਿ ਧੋਵਾ ॥
میرا سہُ جاگےٗ ہءُ نِس بھرِ سووا --1--	----	ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
اِءُ کِءُ کنّت پیاری ہووا --	----	ਇਉ ਕਿਉ ਕੰਤ ਪਿਆਰੀ ਹੋਵਾ ॥
سہُ جاگےٗ ہءُ نِس بھرِ سووا --1-- رہاءُ --	----	ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
آس پِیاسی سیجے آوا --	Page# [357]	ਆਸ ਪਿਆਸੀ ਸੇਜੈ ਆਵਾ ॥
آگےٗ سہ بھاوا کِ ن بھاوا --2--	----	ਆਗੈ ਸਹ ਭਾਵਾ ਕਿ ਨ ਭਾਵਾ ॥੨॥
کِیا جانا کِیا ہوئِگا ری مائی --	----	ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥
ہرِ درسن بِنُ رہنُ ن جائی --1-- رہاءُ --	----	ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
پ٘ریمُ ن چاکھِیا میری تِس ن بُجھانی --	----	ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥
گئِیا سُ جوبنُ دھن پچھُتانی --3--	----	ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥

اجَ سُ جاگءُ آس پِیاسی --	----	ਅਜੈ ਸੁ ਜਾਗਉ ਆਸ ਪਿਆਸੀ ॥
بھئِلے اُداسی رہءُ نِراسی --1-- رہاءُ --	----	ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥
ہئُمےَ کھوءِ کرے سِیگارُ --	----	ਹਉਮੈ ਖੋਇ ਕਰੇ ਸੀਗਾਰੁ ॥
تءُ کامنِ سیجےَ روےَ بھتارُ --4--	----	ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥
تءُ نانک کنّتےَ منِ بھاوےَ --	----	ਤਉ ਨਾਨਕ ਕੰਤੈ ਮਨਿ ਭਾਵੈ ॥
چھوڈِ وڈائی اپنٹے کھسم[1] سماوےَ --1-- رہاءُ --26-- | خصم[1]-	----	ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
پیوکڑےَ دھن کھری اِیانٹی --	----	ਪੇਵਕੜੈ ਧਨ ਖਰੀ ਇਆਣੀ ॥
تِسُ سہ کی مےَ سار ن جانٹی --1--	----	ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥
سہُ میرا ایکُ دُوجا نہی کوئی --	----	ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥
ندرِ کرے میلاوا ہوئی --1-- رہاءُ --	----	ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥
ساہُرڑےَ دھن ساچُ پچھاݨیا --	----	ਸਾਹੁਰੜੈ ਧਨ ਸਾਚੁ ਪਛਾਣਿਆ ॥
سہجِ سُبھاءِ اپنٹا پِرُ جاݨیا --2--	----	ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥
گُر پرسادی اَیسی متِ آوےَ --	----	ਗੁਰ ਪਰਸਾਦੀ ਐਸੀ ਮਤਿ ਆਵੈ ॥
تاں کامنِٹ کنّتےَ منِ بھاوےَ --3--	----	ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥
کہتُ نانکُ بھےَ بھاو کا کرے سِیگارُ --	----	ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥
سد ہی سیجےَ روےَ بھتارُ --4--27--	----	ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥
آسا مہلا[1] 1 -- | محلا[1]-	----	ਆਸਾ ਮਹਲਾ ੧ ॥

ن کِس کا پُوتُ ن کِس کی مائی --	----	ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥
جھُوٹھےَ موہِ بھرمِ بھُلائی --1--	----	ਝੂਠੈ ਮੋਹਿ ਭਰਮਿ ਭੁਲਾਈ ॥੧॥
میرے ساہِب[1] ہءُ کِیتا تیرا -- | [1]صاحِب-	----	ਮੇਰੇ ਸਾਹਿਬ ਹਉ ਕੀਤਾ ਤੇਰਾ ॥
جاں تُوںّ دیہِ جپی ناءُ تیرا --1-- رہاءُ --	----	ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥
بہُتے ائُگݨ کُوکےَ کوئی --	----	ਬਹੁਤੇ ਅਉਗਣ ਕੂਕੈ ਕੋਈ ॥
جا تِسُ بھاوےَ بکھسے[1] سوئی --2-- | [1]بخشے-	----	ਜਾ ਤਿਸੁ ਭਾਵੈ ਬਖਸੇ ਸੋਈ ॥੨॥
گُر پرسادی دُرمتِ کھوئی --	----	ਗੁਰ ਪਰਸਾਦੀ ਦੁਰਮਤਿ ਖੋਈ ॥
جہ دیکھا تہ ایکو سوئی --3--	----	ਜਹ ਦੇਖਾ ਤਹ ਏਕੋ ਸੋਈ ॥੩॥
کہت نانکُ اَیسی متِ آوےَ --	----	ਕਹਤ ਨਾਨਕ ਐਸੀ ਮਤਿ ਆਵੈ ॥
تاں کو سچے سچِ سماوےَ --4--28--	----	ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥
آسا مہلا[1] 1 دُپدے -- | [1]محلا-	----	ਆਸਾ ਮਹਲਾ ੧ ਦੁਪਦੇ ॥
تِتُ سرورڑےَ بھئیلے نِواسا پاݨی پاوکُ تِنہِ کِیا --	----	ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
پنّکجُ موہ پگُ نہی چالےَ ہم دیکھا تہ ڈُوبیئلے --1--	----	ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥
من ایکُ ن چیتسِ مُوڑ منا --	----	ਮਨ ਏਕੁ ਨ ਚੇਤਸਿ ਮੂੜ ਮਨਾ ॥
ہرِ بِسرت تیرے گُݨ گلِیا --1-- رہاءُ --	----	ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

نا ہءُ جتی ستی نہی پڑِیا مُورکھ مُگدھا جنمُ بھِئیا --	----	ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
پڑنوتِ نانک تِنّہ کی سرنٹا جِنّہ تُوںَ ناہی وِیسرِیا --2--29--	----	ਪ੍ਰਣਵਤਿ ਨਾਨਕ ਤਿਨ੍ ਕੀ ਸਰਣਾ ਜਿਨ੍ ਤੂੰ ਨਾਹੀ ਵੀਸਰਿਆ ॥੨॥੨੯॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
چھِء گھر چھِء گُر چھِء اُپدیس --	----	ਛਿਅ ਘਰ ਛਿਅ ਗੁਰ ਛਿਅ ਉਪਦੇਸ ॥
گُر گُرُ ایکو ویس انیک --1--	----	ਗੁਰ ਗੁਰੁ ਏਕੋ ਵੇਸ ਅਨੇਕ ॥੧॥
جےَ گھرِ کرتے کِیرتِ ہوءِ --	----	ਜੈ ਘਰਿ ਕਰਤੇ ਕੀਰਤਿ ਹੋਇ ॥
سو گھرُ راکھُ وڈائی توہِ --1-- رہاءُ --	----	ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥
وِسُءے چسِیا گھڑِییا پہرا تھِتی واری ماہُ بھِئیا --	----	ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥
سُورجُ ایکو رُتِ انیک --	----	ਸੂਰਜੁ ਏਕੋ ਰੁਤਿ ਅਨੇਕ ॥
نانک کرتے کے کیتے ویس --2--30--	----	ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥
ੴ ستِگُر پڑسادِ --	Page# [358]	ੴ ਸਤਿਗੁਰ ਪ੍ਰਸਾਦਿ ॥
آسا گھرُ 3 مہلا[1] 1 -- | محلا[1]-	----	ਆਸਾ ਘਰੁ ੩ ਮਹਲਾ ੧ ॥
لکھ لسکر[1] لکھ واجے نیجے لکھ اُٹھِ کرہِ سلامُ -- | لشکر[1]-	----	ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥

لکھا اُپرِ پھُرمائِس[1] تیری لکھ اُٹھِ راکھہِ مانُ -- | [1]فُرمائِس-	ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥
جاں پت لیکھے نا پوے تاں سبھِ نِراپھل کام --1--	ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥
ہرِ کے نام بِنا جگُ دھنّدھا --	ਹਰਿ ਕੇ ਨਾਮ ਬਿਨਾ ਜਗੁ ਧੰਧਾ ॥
جے بہُتا سمجھائیۓ بھولا بھی سو انّدھو انّدھا --1-- رہاءُ --	ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥
لکھ کھٹیٔہِ لکھ سنّجیٔہِ کھاجہِ لکھ آوہِ لکھ جاہِ --	ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥
جاں پت لیکھے نا پوے تاں جیء کِتھے پھِر پاہِ --2--	ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥
لکھ ساست سمجھاوݨی لکھ پنّڈِت پڑھہِ پُراݨ --	ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
جاں پت لیکھے نا پوے تاں سبھے کُپرواݨ --3--	ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥
سچ نامِ پت اُوپجے کرمِ نامُ کرتارُ --	ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥
اہِنِس ہِردے جے وسے نانک ندری پارُ --4--1--31--	ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥

آسا مہلا[1] 1 ۔۔ | [1]محلا۔	----	ਆਸਾ ਮਹਲਾ ੧ ॥
دِیوا میرا ایکُ نامُ دُکھُ وِچِ پاِئیا تیلُ ۔۔	----	ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
اُنِ چانݨِ اوہُ سوکھِیا چُوکا جم سِءُ میلُ ۔۔1۔۔	----	ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
لوکا مت کو پھکڑِ پاءِ ۔۔	----	ਲੋਕਾ ਮਤ ਕੋ ਫਕੜਿ ਪਾਇ ॥
لکھ مڑِیا کرِ ایکٹھے ایک رتی لے بھاہِ ۔۔1۔۔ رہاءُ ۔۔	----	ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
پِنّڈُ پتلِ میری کیسءُ کِرِیا سچُ نامُ کرتارُ ۔۔	----	ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
اَیتھےَ اوتھےَ آگےَ پاچھےَ ایہُ میرا آدھارُ ۔۔2۔۔	----	ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
گنّگ بنارِس سِپھتِ[1] تُماری ناوےَ آتم راءُ ۔۔ | [1]صِفتِ۔	----	ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
سچا ناوݨُ تاں تھیِئےَ جاں اہِنِس لاگےَ بھاءُ ۔۔3۔۔	----	ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
اِک لوکی ہورُ چھِمِچھری بّراہمݨُ وٹِ پِنّڈُ کھاءِ ۔۔	----	ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥

نانک پِنّڈُ بلھسِیس[1] کا
کبھُونّ نِکھُوٹِس ناہِ ـ ـ4ـ ـ2ـ ـ32ـ ـ |
[1]بخشِیس۔

ਨਾਨਕ ਪਿੰਡੁ ਬਖਸੀਸ ਕਾ
ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥

آسا گھرُ 4 مہلا[1] 1 | [1]محلا۔

ਆਸਾ ਘਰੁ ੪ ਮਹਲਾ ੧

ੴ ستِگر پّرسادِ ـ ـ

ੴ ਸਤਿਗੁਰ ਪ੍ਰਸਾਦਿ ॥

دیوِتیا درسن کےَ تائی
دُوکھ بھُوکھ تِیرتھ کیۓ ـ ـ

ਦੇਵਤਿਆ ਦਰਸਨ ਕੈ ਤਾਈ
ਦੂਖ ਭੂਖ ਤੀਰਥ ਕੀਏ ॥

جوگی جتی جُگتِ مہِ رہتے
کرِ کرِ بھگوے بھیکھ بھۓ ـ ـ1ـ ـ

ਜੋਗੀ ਜਤੀ ਜੁਗਤਿ ਮਹਿ ਰਹਤੇ
ਕਰਿ ਕਰਿ ਭਗਵੇ ਭੇਖ ਭਏ ॥੧॥

تءُ کارنِڑ ساہِبا[1] رنّگِ رتے ـ ـ | [1]صاحِبا۔

ਤਉ ਕਾਰਣਿ ਸਾਹਿਬਾ ਰੰਗਿ ਰਤੇ ॥

تیرے نام انیکا رُوپ اننّتا
کہڑُ ن جاہی تیرے گُڑ کیتے ـ ـ1ـ ـ رہاءُ
ـ ـ

ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ
॥

در گھر مہلا[1] ہستی گھوڑے
چھوڈِ وِلائتِ دیس گۓ ـ ـ | [1]محلا۔

ਦਰ ਘਰ ਮਹਲਾ ਹਸਤੀ ਘੋੜੇ
ਛੋਡਿ ਵਿਲਾਇਤਿ ਦੇਸ ਗਏ ॥

پِیرپیکانْبر سالِک سادِک[1]
چھوڈی دُنِیا تھاءِ پۓ ـ ـ2ـ ـ | [1]صادِق۔

ਪੀਰ ਪੇਕਾਂਬਰ ਸਾਲਿਕ ਸਾਦਿਕ
ਛੋਡੀ ਦੁਨੀਆ ਥਾਇ ਪਏ ॥੨॥

ساد سہج سُکھ رس کس تجِئلے
کاپڑ چھوڈے چمڑ لیۓ ـ ـ

ਸਾਦ ਸਹਜ ਸੁਖ ਰਸ ਕਸ ਤਜੀਅਲੇ
ਕਾਪੜ ਛੋਡੇ ਚਮੜ ਲੀਏ ॥

دُکھیۓ دردوّند دِر تیرےَ نامِ رتے درویس[1] بھۓ --3-- | [1]درویش-	----	ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥
کھلڑی کھپری لکڑی چمڑی سِکھا سُوتُ دھوتی کینّھی --	----	ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ ॥
تُوںّ ساہِبُ[1] ہءُ سانْگی تیرا پّرݨوےَ نانکُ جاتِ[2] کَیسی --4--1--33-- | [1]صاحِبُ- [2]زاتِ-	----	ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥
آسا گھرُ 5 مہلا[1] 1 | [1]محلا-	Page# [359]	ਆਸਾ ਘਰੁ ੫ ਮਹਲਾ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
بھِیترِ پنّج گُپت منِ واسے --	----	ਭੀਤਰਿ ਪੰਚ ਗੁਪਤ ਮਨਿ ਵਾਸੇ ॥
تھِرُ ن رہہِ جَیسے بھوہِ اُداسے --1--	----	ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
منُ میرا دئِیال سیتی تھِرُ ن رہےَ --	----	ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
لوبھی کپٹی پاپی پاکھنّڈی مائِیا ادھِک لگےَ --1-- رہاءُ --	----	ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
پھُول مالا گلِ پہرِئُگی ہارو --	----	ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
مِلَیگا پّرِیتمُ تب کرئُگی سِیگارو --2--	----	ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
پنّج سکھی ہم ایکُ بھتارو --	----	ਪੰਚ ਸਖੀ ਹਮ ਏਕੁ ਭਤਾਰੋ ॥
پیڈِ لگی ہےَ جِیئڑا چالݨہارو --3--	----	ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥

پنّج سکھی مِل رُدنُ کریہا --	----	ਪੰਚ ਸਖੀ ਮਿਲਿ ਰੁਦਨੁ ਕਰੇਹਾ ॥
ساہُ پجُوتا پرنْوتِ نانک لیکھا دیہا --34--1--4--	----	ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
آسا گھرُ 6 مہلا[1] 1 -- | محلا[1]-	----	ਆਸਾ ਘਰੁ ੬ ਮਹਲਾ ੧ ॥
مَنُ موتی جے گہنا ہووے پئُنْ ہووے سُوت دھاری --	----	ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
کھِما سِیگارُ کامنِ تنِ پہِرے راوے لال پیاری --1--	----	ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
لال بہُ گُنِ کامنِ موہی --	----	ਲਾਲ ਬਹੁ ਗੁਣਿ ਕਾਮਣਿ ਮੋਹੀ ॥
تیرے گُن ہوہِ ن اوری --1-- رہاءُ --	----	ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥
ہرِ ہرِ ہارُ کنّٹھِ لے پہِرے دامودرُ دنّتُ لیئی --	----	ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
کر کرِ کرتا کنّگن پہِرے اِن بِدھِ چِتُ دھریئی --2--	----	ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
مدھُسُودنُ کر مُنّدری پہِرے پریسرُ پٹُ لیئی --	----	ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥

دھیرجُ دھڑی بنّدھاوے کامنِ سّریرنّگُ سُرما دیئی --3--	----	ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥
من منّدرِ جے دِیپکُ جالے کائیا سیج کریئی --	----	ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
گِیان راءُ جب سیجے آوے ت نانک بھوگُ کریئی --35--1--4--	----	ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
کِیتا ہووے کرے کرائِیا تِس کِیا کہیئے بھائی --	----	ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
جو کِچھُ کرنا سو کرِ رہِیا کیِتے کِیا چتُرائی --1--	----	ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥
تیرا ہُکمُ[1] بھلا تُدھ بھاوے -- | حکمُ[1]-	----	ਤੇਰਾ ਹੁਕਮੁ ਭਲਾ ਤੁਧੁ ਭਾਵੈ ॥
نانک تا کءُ ملے وڈائی ساچے نامِ سماوے --1-- رہاءُ --	----	ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥
کِرتِ پئِیا پرواناَ لِکھیا باہُڑِ ہُکمُ[1] ن ہوئی -- | حکمُ[1]-	----	ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
جَیسا لِکھیا تَیسا پڑِیا میٹِ ن سکے کوئی --2--	----	ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥

جے کو درگہ بہُتا بولے ناءُ پوے باجاری¹ -- | ¹بازاری-	----	ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
سترنّج¹ باجی² پکے ناہی کچی آوے ساری --3-- | ¹شطرنج- ²بازی-	----	ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥
نا کو پڑِیا پنّڈِتُ بینا نا کو مُورکھُ منّدا --	----	ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥
بنّدی انّدرِ سِپھتِ¹ کراۓ تا کءُ کہیۓ بنّدا --4--2--36-- | ¹صِفتِ-	----	ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥
آسا مہلا¹ 1 -- | ¹محلا-	----	ਆਸਾ ਮਹਲਾ ੧ ॥
گُر کا سبدُ منۓ مہِ منّدّرا کھِنّتھا کھما ہڈھاوءُ --	----	ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
جو کِچھُ کرے بھلا کرِ مانءُ سہج جوگ نِدھِ پاوءُ --1--	----	ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥
بابا جُگتا جیءُ جُگہ جُگ جوگی پرم تنّت مہِ جوگنّ --	Page# [360]	ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥
انّمرِتُ نامُ نرنّجن پائیا گیان کائیا رس بھوگنّ --1-- رہاءُ --	----	ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

سِو نگری مہِ آسنِ بَیس ءُ کلپ تِیاگی بادنّ ـ ـ	----	ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥
سِنّگی سبدُ سدا دھُنِ سوہےَ اہِنِس پُورے نادنّ ـ ـ2ـ ـ	----	ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥
پتُ وِیچارُ گِیان متِ ڈنّڈا ورتمان بِھُوتنّ ـ ـ	----	ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥
ہرِ کِیرتِ رہراسِ ہماری گُرمُکھِ پنّتھُ اتِیتنّ ـ ـ3ـ ـ	----	ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
سگلی جوتِ ہماری سنّمِیا نانا ورن انیکنّ ـ ـ	----	ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥
کہُ نانک سُنِ بھرتھرِ جوگی پاربرّہم لِو ایکنّ ـ ـ4ـ ـ3ـ ـ37ـ ـ	----	ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥
آسا مہلا[1] 1 ـ ـ | [1]محلاـ	----	ਆਸਾ ਮਹਲਾ ੧ ॥
گُڑُ کرِ گِیانُ دھِیانُ کرِ دھاوےَ کرِ کرنْی کسُ پائِئےَ ـ ـ	----	ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
بھاٹھی بھونُ پرّیم کا پوچا اِتُ رسِ امِءُ چُیائِئےَ ـ ـ1ـ ـ	----	ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
بابا منُ متوارو نام رسُ پِیوےَ سہج رنّگ رچِ رہِیا ـ ـ	----	ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥

اِہنِس بنی پرّیم لِو لاگی سبدُ اناہد گہِیا ـ ـ1ـ ـ رہاءُ ـ ـ	ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥
پُورا ساچُ پِیالا سہجے تِسہِ پِییاۓ جا کءُ ندرِ کرے ـ ـ	ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
انمّرِت کا واپاری ہووَے کِیا مدِ چھُوچھےَ بھاءُ دھرے ـ ـ2ـ ـ	ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥
گُر کی ساکھی انمّرِت باݨی پِیوت ہی پرواݨُ بھِئیا ـ ـ	ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
در درسنِ کا پرِّیتمُ ہووَے مُکتِ بَیکنّٹھےَ کرےَ کِیا ـ ـ3ـ ـ	ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥
سِپھتی[1] رتا سد بَیراگی جُوۓَ جنمُ ن ہارےَ ـ ـ | [1]صِفتی ـ	ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
کہُ نانکُ سُݨِ بھرتھرِ جوگی کھِیوا انمّرِت دھارےَ ـ ـ4ـ ـ4ـ ـ38ـ ـ	ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥
آسا مہلا[1] 1 ـ ـ | [1]محلا ـ	ਆਸਾ ਮਹਲਾ ੧ ॥
کھُراسان کھسمانا[1] کِیا ہِنّدُستانُ ڈرائِیا ـ ـ | [1]خصمانا ـ	ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
آپےَ دوسُ ن دیئی کرتا جمُ کرِ مُگلُ[1] چڑائِیا ـ ـ | [1]مُغلُ ـ	ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥

ایتی مار پئی کرلاۓ تَیں کی درد ن آئِیا --1--	----	ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
کرتا تُوںّ سبھنا کا سوئی --	----	ਕਰਤਾ ਤੂੰ ਸਭਨਾ ਕਾ ਸੋਈ ॥
جے سکتا سکتے کءُ مارے تا منِ روسُ ن ہوئی --1-- رہاءُ --	----	ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
سکتا سِیہُ مارے پےَ وگےَ کھسمے[1] سا پُرسائی -- | [1]خصمےَ	----	ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
رتن وِگاڑِ وِگوۓ کُتِیں مُئِیا سار ن کائی --	----	ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
آپے جوڑِ وِچھوڑے آپے ویکھُ تیری وڈِیائی --2--	----	ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
جے کو ناءُ دھراۓ وڈا ساد کرے منِ بھاۓ --	----	ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
کھسمے[1] ندری کِیڑا آوےَ جیتے چُگےَ داۓ -- | [1]خصمےَ	----	ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
مرِ مرِ جیوےَ تا کِچھُ پاۓ نانک نامُ وکھاۓ --3--5--39--	----	ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
راگُ آسا گھرُ 2 مہلا[1] 3 | [1]محلا	----	ਰਾਗੁ ਆਸਾ ਘਰੁ ੨ ਮਹਲਾ ੩
੧ਓ ستِگُر پّرسادِ --	----	੧ਓ ਸਤਿਗੁਰ ਪ੍ਰਸਾਦਿ ॥

ہرِ درسنُ پاوےَ وڈبھاگِ --	----	ਹਰਿ ਦਰਸਨੁ ਪਾਵੈ ਵਡਭਾਗਿ ॥
گُر کےَ سبدِ سچےَ بَیراگِ --	----	ਗੁਰ ਕੈ ਸਬਦਿ ਸਚੈ ਬੈਰਾਗਿ ॥
کھٹُ درسنُ ورتےَ ورتارا --	----	ਖਟੁ ਦਰਸਨੁ ਵਰਤੈ ਵਰਤਾਰਾ ॥
گُر کا درسنُ اگم اپارا --1--	Page# [361]	ਗੁਰ ਕਾ ਦਰਸਨੁ ਅਗਮ ਅਪਾਰਾ ॥੧॥
گُر کےَ درسنِ مُکتِ گتِ ہوءِ --	----	ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
ساچا آپِ وسےَ منِ سوءِ --1-- رہاءُ --	----	ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
گُر درسنِ اُدھرےَ سنّسارا --	----	ਗੁਰ ਦਰਸਨਿ ਉਧਰੈ ਸੰਸਾਰਾ ॥
جے کوٗ لاۓ بھاءُپِیارا --	----	ਜੇ ਕੋ ਲਾਏ ਭਾਉ ਪਿਆਰਾ ॥
بھاءُپِیارا لاۓ وِرلا کوءِ --	----	ਭਾਉ ਪਿਆਰਾ ਲਾਏ ਵਿਰਲਾ ਕੋਇ ॥
گُر کےَ درسنِ سدا سُکھُ ہوءِ --2--	----	ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥
گُر کےَ درسنِ موکھ دُیارُ --	----	ਗੁਰ ਕੈ ਦਰਸਨਿ ਮੋਖ ਦੁਆਰੁ ॥
ستِگُرُ سیوےَ پروار سادھارُ --	----	ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
نِگُرے کءُ گتِ کائی ناہی --	----	ਨਿਗੁਰੇ ਕਉ ਗਤਿ ਕਾਈ ਨਾਹੀ ॥
اوگنِ مُٹھے چوٹا کھاہی --3--	----	ਅਵਗਣਿ ਮੁਠੇ ਚੋਟਾ ਖਾਹੀ ॥੩॥
گُر کےَ سبدِ سُکھُ سانْتِ سرِیر --	----	ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
گُرمُکھِ تا کءُ لگےَ ن پِیر --	----	ਗੁਰਮੁਖਿ ਤਾ ਕਉ ਲਗੈ ਨ ਪੀਰ ॥
جمکالُ تِسُ نیڑِ ن آوےَ --	----	ਜਮਕਾਲੁ ਤਿਸੁ ਨੇੜਿ ਨ ਆਵੈ ॥
نانک گُرمُکھِ ساچِ سماوےَ --4--1--40--	----	ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥

آسا مہلا[1] 3 ــ ــ | [1]محلا۔	----	ਆਸਾ ਮਹਲਾ ੩ ॥
سبدِ مُیا وِچہُ آپُ گواءِ ــ ــ	----	ਸਬਦਿ ਮੁਆ ਵਿਚਹੁ ਆਪੁ ਗਵਾਇ ॥
ستِگُرُ سیوے تِلُ ن تماءِ[1] ــ ــ | [1]طماعِ۔	----	ਸਤਿਗੁਰੁ ਸੇਵੇ ਤਿਲੁ ਨ ਤਮਾਇ ॥
نِربھءُ داتا سدا منِ ہوءِ ــ ــ	----	ਨਿਰਭਉ ਦਾਤਾ ਸਦਾ ਮਨਿ ਹੋਇ ॥
سچی بانڑی پاۓ بھاگِ کوءِ ــ ــ1ــ ــ	----	ਸਚੀ ਬਾਣੀ ਪਾਏ ਭਾਗਿ ਕੋਇ ॥੧॥
گُنڑ سنّگرہُ وِچہُ ائُگنڑ جاہِ ــ ــ	----	ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
پوُرے گُر کےَ سبدِ سماہِ ــ ــ1ــ ــ رہاءُ ــ ــ	----	ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
گُنڑا کا گاہکُ ہووےَ سو گُنڑ جانڑےَ ــ ــ	----	ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
انّمرِت سبدِ نامُ وکھانڑےَ ــ ــ	----	ਅੰਮ੍ਰਿਤ ਸਬਦਿ ਨਾਮੁ ਵਖਾਣੈ ॥
ساچی بانڑی سُوچا ہوءِ ــ ــ	----	ਸਾਚੀ ਬਾਣੀ ਸੂਚਾ ਹੋਇ ॥
گُنڑ تے نامُ پراپتِ ہوءِ ــ ــ2ــ ــ	----	ਗੁਣ ਤੇ ਨਾਮੁ ਪਰਾਪਤਿ ਹੋਇ ॥੨॥
گُنڑ امولک پاۓ ن جاہِ ــ ــ	----	ਗੁਣ ਅਮੋਲਕ ਪਾਏ ਨ ਜਾਹਿ ॥
منِ نِرمل ساچےَ سبدِ سماہِ ــ ــ	----	ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
سے وڈبھاگی جِنّہ نامُ دھِیائِیا ــ ــ	----	ਸੇ ਵਡਭਾਗੀ ਜਿਨ੍ਹ ਨਾਮੁ ਧਿਆਇਆ ॥
سدا گُنڑداتا منّنِ وسائِیا ــ ــ3ــ ــ	----	ਸਦਾ ਗੁਣਦਾਤਾ ਮੰਨਿ ਵਸਾਇਆ ॥੩॥
جو گُنڑ سنّگرہےَ تِنّہ بلِہارےَ جاءُ ــ ــ	----	ਜੋ ਗੁਣ ਸੰਗ੍ਰਹੈ ਤਿਨ੍ਹ ਬਲਿਹਾਰੈ ਜਾਉ ॥
درِ ساچےَ ساچے گُنڑ گاءُ ــ ــ	----	ਦਰਿ ਸਾਚੈ ਸਾਚੇ ਗੁਣ ਗਾਉ ॥
آپے دیوےَ سہجِ سُبھاءِ ــ ــ	----	ਆਪੇ ਦੇਵੈ ਸਹਜਿ ਸੁਭਾਇ ॥

نانک کِیمت[1] کہنڑُ ن جاءِ --4--2--41-- | قیمتِ[1]-	----	ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
آسا مہلا[1] 3 -- | محلا[1]-	----	ਆਸਾ ਮਹਲਾ ੩ ॥
ستِگُر وِچ وڈی وڈِیائی --	----	ਸਤਿਗੁਰ ਵਿਚਿ ਵਡੀ ਵਡਿਆਈ ॥
چِری وِچھُنّے میل مِلائی --	----	ਚਿਰੀ ਵਿਛੁੰਨੇ ਮੇਲਿ ਮਿਲਾਈ ॥
آپے میلے میل مِلائے --	----	ਆਪੇ ਮੇਲੇ ਮੇਲਿ ਮਿਲਾਏ ॥
آپنڑی کِیمتِ[1] آپے پائے --1-- | قیمتِ[1]-	----	ਆਪਣੀ ਕੀਮਤਿ ਆਪੇ ਪਾਏ ॥੧॥
ہرِ کی کِیمتِ[1] کِن بِدھ ہوءِ -- | قیمتِ[1]-	----	ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
ہرِ اپرنّپرُ اگم اگوچرُ گُر کے سبدِ ملے جنُ کوءِ --1-- رہاءُ --	----	ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥
گُرمُکھ کِیمتِ[1] جانڑے کوءِ -- | قیمتِ[1]-	----	ਗੁਰਮੁਖਿ ਕੀਮਤਿ ਜਾਣੈ ਕੋਇ ॥
وِرلے کرمِ پراپت ہوءِ --	----	ਵਿਰਲੇ ਕਰਮਿ ਪਰਾਪਤਿ ਹੋਇ ॥
اُوچی بانڑی اُوچا ہوءِ --	----	ਊਚੀ ਬਾਣੀ ਊਚਾ ਹੋਇ ॥
گُرمُکھِ سبدِ وکھانڑے کوءِ --2--	----	ਗੁਰਮੁਖਿ ਸਬਦਿ ਵਖਾਣੈ ਕੋਇ ॥੨॥
وِنڑُ ناوے دُکھُ دردُ سریرِ --	----	ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
ستِگُر بھیٹے تا اُترے پیر --	----	ਸਤਿਗੁਰੁ ਭੇਟੇ ਤਾ ਉਤਰੈ ਪੀਰ ॥
بِنُ گُر بھیٹے دُکھ کماءِ --	----	ਬਿਨੁ ਗੁਰ ਭੇਟੇ ਦੁਖੁ ਕਮਾਇ ॥
منمُکھِ بہُتی ملے سجاءِ[1] --3-- | سزاءِ[1]-	----	ਮਨਮੁਖਿ ਬਹੁਤੀ ਮਿਲੈ ਸਜਾਇ ॥੩॥
ہرِ کا نامُ میٹھا اتِ رسُ ہوءِ --	----	ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥

پیوت رہےَ پییاۓ سوءِ --	----	ਪੀਵਤ ਰਹੈ ਪੀਆਏ ਸੋਇ ॥
گُر کِرپا تے ہرِ رسُ پاۓ --	----	ਗੁਰ ਕਿਰਪਾ ਤੇ ਹਰਿ ਰਸੁ ਪਾਏ ॥
نانکؑ نامِ رتے گتِ پاۓ --42--3--4--	----	ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥
آسا مہلا[1] 3 -- | [1]محلا-	----	ਆਸਾ ਮਹਲਾ ੩ ॥
میرا پرّبھُ ساچا گہِر گنّبھیر --	----	ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
سیوت ہی سُکھُ سانْتِ سریر --	----	ਸੇਵਤ ਹੀ ਸੁਖੁ ਸਾਂਤਿ ਸਰੀਰ ॥
سبدِ ترے جن سہجِ سُبھاءِ --	----	ਸਬਦਿ ਤਰੇ ਜਨ ਸਹਜਿ ਸੁਭਾਇ ॥
تِن کےَ ہم سد لاگہ پاءِ --1--	----	ਤਿਨ ਕੈ ਹਮ ਸਦ ਲਾਗਹ ਪਾਇ ॥੧॥
جو منِ راتے ہرِ رنّگُ لاءِ --	Page# [362]	ਜੋ ਮਨਿ ਰਾਤੇ ਹਰਿ ਰੰਗੁ ਲਾਇ ॥
تِن کا جنم مرنْ دُکھُ لاتھا تے ہرِ درگہ ملے سُبھاءِ --1-- رہاءُ --	----	ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
سبدُ چاکھےَ ساچا سادُ پاۓ --	----	ਸਬਦੁ ਚਾਖੈ ਸਾਚਾ ਸਾਦੁ ਪਾਏ ॥
ہرِ کا نامُ منّنِ وساۓ --	----	ਹਰਿ ਕਾ ਨਾਮੁ ਮੰਨਿ ਵਸਾਏ ॥
ہر پرّبھُ سدا رہِیا بھرپُورِ --	----	ਹਰ ਪ੍ਰਭੁ ਸਦਾ ਰਹਿਆ ਭਰਪੂਰਿ ॥
آپے نیڑےَ آپے دُورِ --2--	----	ਆਪੇ ਨੇੜੈ ਆਪੇ ਦੂਰਿ ॥੨॥
آکھنْ آکھےَ بکےَ سبھُ کوءِ --	----	ਆਖਣਿ ਆਖੈ ਬਕੈ ਸਭੁ ਕੋਇ ॥
آپے بکھسِ[1] مِلاۓ سوءِ -- | [1]بخشِ-	----	ਆਪੇ ਬਖਸਿ ਮਿਲਾਏ ਸੋਇ ॥
کہنْےَ کتھنِ ن پائِیا جاءِ --	----	ਕਹਣੈ ਕਥਨਿ ਨ ਪਾਇਆ ਜਾਇ ॥

گُر پرسادِ وسے من آءِ --3-- ---- ਗੁਰ ਪਰਸਾਦਿ ਵਸੈ ਮਨਿ ਆਇ ॥੩॥

گُرمُکھِ وِچہُ آپ گواءِ -- ---- ਗੁਰਮੁਖਿ ਵਿਚਹੁ ਆਪ ਗਵਾਇ ॥

ہرِ رنّگِ راتے موہُ چُکاءِ -- ---- ਹਰਿ ਰੰਗਿ ਰਾਤੇ ਮੋਹੁ ਚੁਕਾਇ ॥

اتِ نِرملُ گُر سبد وِیچار -- ---- ਅਤਿ ਨਿਰਮਲੁ ਗੁਰ ਸਬਦ ਵੀਚਾਰ ॥

نانکُ نامِ سوارݨہار --4--4--43-- ---- ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥

آسا مہلا[1] 3 -- | [1]محلا- ---- ਆਸਾ ਮਹਲਾ ੩ ॥

دُوجےَ بھاءِ لگے دُکھُ پائِیا -- ---- ਦੂਜੈ ਭਾਇ ਲਗੇ ਦੁਖੁ ਪਾਇਆ ॥

بِنُ سبدےَ بِرتھا جنمُ گوائِیا -- ---- ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥

ستِگُرُ سیوےَ سوجھی ہوءِ -- ---- ਸਤਿਗੁਰੁ ਸੇਵੈ ਸੋਝੀ ਹੋਇ ॥

دُوجےَ بھاءِ ن لاگےَ کوءِ --1-- ---- ਦੂਜੈ ਭਾਇ ਨ ਲਾਗੈ ਕੋਇ ॥੧॥

مُولِ لاگے سے جن پرواݨُ -- ---- ਮੂਲਿ ਲਾਗੇ ਸੇ ਜਨ ਪਰਵਾਣੁ ॥

اندِنُ رام نامُ جپِ ہِردےَ
گُر سبدی ہرِ ایکو جاݨُ --1-- رہاءُ -- ---- ਅਨਦਿਨੁ ਰਾਮ ਨਾਮੁ ਜਪਿ ਹਿਰਦੈ
ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥

ڈالی لاگےَ نِہپھلُ جاءِ -- ---- ਡਾਲੀ ਲਾਗੈ ਨਿਹਫਲੁ ਜਾਇ ॥

انّدھِیں کنّمی انّدھ سجاءِ[1] -- | [1]سزاءِ- ---- ਅੰਧੀ ਕੰਮੀ ਅੰਧ ਸਜਾਇ ॥

منمُکھُ انّدھا ٹھئُرن پاءِ -- ---- ਮਨਮੁਖੁ ਅੰਧਾ ਠਉਰ ਨ ਪਾਇ ॥

بِسٹا کا کِیڑا بِسٹا ماہِ پچاءِ --2-- ---- ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥

گُر کی سیوا سدا سُکھُ پاۓ -- ---- ਗੁਰ ਕੀ ਸੇਵਾ ਸਦਾ ਸੁਖੁ ਪਾਏ ॥

سنّتسنّگتِ مِلِ ہرِ گُݨ گاۓ -- ---- ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥

نامے نامِ کرے وِیچارُ --	----	ਨਾਮੇ ਨਾਮਿ ਕਰੇ ਵੀਚਾਰੁ ॥
آپ ترے کُل اُدھرنْہارُ --3--	----	ਆਪਿ ਤਰੈ ਕੁਲ ਉਧਰਣਹਾਰੁ ॥੩॥
گُر کی بانْی نامِ وجاۓ --	----	ਗੁਰ ਕੀ ਬਾਣੀ ਨਾਮਿ ਵਜਾਏ ॥
نانک مہلُ[1] سبدِ گھرُ پاۓ -- | محلُ[1]-	----	ਨਾਨਕ ਮਹਲੁ ਸਬਦਿ ਘਰੁ ਪਾਏ ॥
گُرمتِ ست سرِ ہرِ جلِ نائِیا --	----	ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥
دُرمتِ مَیلُ سبھُ دُرتُ گوائِیا --44--5--4--	----	ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥
آسا مہلا[1] 3 -- | محلا[1]-	----	ਆਸਾ ਮਹਲਾ ੩ ॥
منمُکھ مرہِ مرِ مرنْ وِگاڑہِ --	----	ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥
دُوجےَ بھاءِ آتم سنّگھارہِ --	----	ਦੂਜੈ ਭਾਇ ਆਤਮ ਸੰਘਾਰਹਿ ॥
میرا میرا کرِ کرِ وِگُوتا --	----	ਮੇਰਾ ਮੇਰਾ ਕਰਿ ਕਰਿ ਵਿਗੂਤਾ ॥
آتمُ ن چِینْہےَ بھرمےَ وِچ سُوتا --1--	----	ਆਤਮੁ ਨ ਚੀਨੈ੍ ਭਰਮੈ ਵਿਚਿ ਸੁਤਾ ॥੧॥
مرُ مُئِیا سبدے مرِ جاءِ --	----	ਮਰੁ ਮੁਇਆ ਸਬਦੇ ਮਰਿ ਜਾਇ ॥
اُستتِ نِنّدا گُرِ سم جاݨائی		ਉਸਤਤਿ ਨਿੰਦਾ ਗੁਰਿ ਸਮ ਜਾਣਾਈ
اِس جُگ مہِ لاہا ہرِ جپِ لے جاءِ --1-- رہاءُ --	----	ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥
نام وِہُونْ گربھ گلِ جاءِ --	----	ਨਾਮ ਵਿਹੂਣ ਗਰਭ ਗਲਿ ਜਾਇ ॥
برتھا جنمُ دُوجےَ لوبھاءِ --	----	ਬਿਰਥਾ ਜਨਮੁ ਦੂਜੈ ਲੋਭਾਇ ॥
نام بِہُونْی دُکھِ جلے سبائی --	----	ਨਾਮ ਬਿਹੂਣੀ ਦੁਖਿ ਜਲੈ ਸਬਾਈ ॥

سَتِگُرِ پُورےَ بُوجھ بُجھائی --2--	----	ਸਤਿਗੁਰਿ ਪੂਰੈ ਬੂਝ ਬੁਝਾਈ ॥੨॥
مَنُ چَنّچلُ بہُ چوٹا کھاءِ --	----	ਮਨੁ ਚੰਚਲੁ ਬਹੁ ਚੋਟਾ ਖਾਇ ॥
ایتھہُ چھُڑِکیا ٹھئُر ن پاءِ --	----	ਏਥਹੁ ਛੁੜਕਿਆ ਠਉਰ ਨ ਪਾਇ ॥
گربھ جوَنِ وِسٹا کا واسُ --	----	ਗਰਭ ਜੋਨਿ ਵਿਸਟਾ ਕਾ ਵਾਸੁ ॥
تِتُ گھرِ منمُکھُ کرے نِواسُ --3--	----	ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥
اپُنے سَتِگُر کءُ سدا بلِ جائی --	----	ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥
گُرمُکھِ جوتی جوتِ مِلائی --	----	ਗੁਰਮੁਖਿ ਜੋਤੀ ਜੋਤਿ ਮਿਲਾਈ ॥
نِرمل بانٹی نِج گھرِ واسا --	----	ਨਿਰਮਲ ਬਾਣੀ ਨਿਜ ਘਰਿ ਵਾਸਾ ॥
نانک ہئُمےَ مارے سدا اُداسا --45--6--4--	----	ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥
آسا مہلا[1] 3 -- | [1]محلا-	----	ਆਸਾ ਮਹਲਾ ੩ ॥
لالےَ آپنٹی جاتِ[1] گوائی -- | [1]زاتِ-	----	ਲਾਲੈ ਆਪਣੀ ਜਾਤਿ ਗਵਾਈ ॥
تنُ منُ ارپے سَتِگُر سرنٹائی --	Page# [363]	ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥
ہِردےَ نامُ وڈی وڈِیائی --	----	ਹਿਰਦੈ ਨਾਮੁ ਵਡੀ ਵਡਿਆਈ ॥
سدا پرِیتمُ پربھُ ہوءِ سکھائی --1--	----	ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥
سو لالا جِیوتُ مرےَ --	----	ਸੋ ਲਾਲਾ ਜੀਵਤੁ ਮਰੈ ॥
سوگُ ہرکھُ دُءِ سم کرِ جانٹےَ		ਸੋਗੁ ਹਰਖੁ ਦੁਇ ਸਮ ਕਰਿ ਜਾਣੈ
گُرپرسادی سبدِ اُدھرےَ --1-- رہاءُ --	----	ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

کرنٛی کار دھرہُ پھُرمائیٔ[1] ـــ | [1]فُرمائِیٔ۔	----	ਕਰਣੀ ਕਾਰ ਧੁਰਹੁ ਫੁਰਮਾਈ ॥
بِنُ سبدے کو تھاءِ ن پائیٔ ـــ	----	ਬਿਨੁ ਸਬਦੈ ਕੋ ਥਾਇ ਨ ਪਾਈ ॥
کرنٛی کِیرتِ نامُ وسائیٔ ـــ	----	ਕਰਣੀ ਕੀਰਤਿ ਨਾਮੁ ਵਸਾਈ ॥
آپے دیوے ڈھِل ن پائیٔ ـــ2ـــ	----	ਆਪੇ ਦੇਵੈ ਢਿਲ ਨ ਪਾਈ ॥੨॥
منمُکھِ بھرمِ بھُلے سنّسارُ ـــ	----	ਮਨਮੁਖਿ ਭਰਮਿ ਭੁਲੈ ਸੰਸਾਰੁ ॥
بِنُ راسی کوُڑا کرے واپارُ ـــ	----	ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥
وِنُٛ راسی وکھرُ ملے ن پاءِ ـــ	----	ਵਿਣੁ ਰਾਸੀ ਵਖਰੁ ਪਲੈ ਨ ਪਾਇ ॥
منمُکھِ بھُلا جنمُ گواءِ ـــ3ـــ	----	ਮਨਮੁਖਿ ਭੁਲਾ ਜਨਮੁ ਗਵਾਇ ॥੩॥
ستِگُرُ سیوے سُ لالا ہوءِ ـــ	----	ਸਤਿਗੁਰੁ ਸੇਵੇ ਸੁ ਲਾਲਾ ਹੋਇ ॥
اُوتم جاتی[1] اُوتمُ سوءِ ـــ | [1]زاتی۔	----	ਊਤਮ ਜਾਤੀ ਊਤਮੁ ਸੋਇ ॥
گُر پئُڑی سبھ دوُ اُوچا ہوءِ ـــ	----	ਗੁਰ ਪਉੜੀ ਸਭ ਦੂ ਊਚਾ ਹੋਇ ॥
نانک نامِ وڈائی ہوءِ ـــ4ـــ7ـــ46ـــ	----	ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥
آسا مہلا[1] 3 ـــ | [1]محلا۔	----	ਆਸਾ ਮਹਲਾ ੩ ॥
منمُکھِ جھوُٹھو جھوُٹھُ کماوے ـــ	----	ਮਨਮੁਖਿ ਝੂਠੋ ਝੂਠੁ ਕਮਾਵੈ ॥
کھسمے[1] کا مہلُ[2] کدے ن پاوے ـــ | [1]خصمے۔ [2]محلُ۔	----	ਖਸਮੈ ਕਾ ਮਹਲੁ ਕਦੇ ਨ ਪਾਵੈ ॥
دوُجے لگی بھرمِ بھُلاوے ـــ	----	ਦੂਜੈ ਲਗੀ ਭਰਮਿ ਭੁਲਾਵੈ ॥
ممتا بادھا آوے جاوے ـــ1ـــ	----	ਮਮਤਾ ਬਾਧਾ ਆਵੈ ਜਾਵੈ ॥੧॥
دوہاگنٛی کا من دیکھُ سِیگارُ ـــ	----	ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥

پُتّر کلتِ دھنِ مائِیا چِتُ لائے جھُوٹھُ موہُ پاکھنّڈ وِکارُ ۔۔ رہاءُ ۔۔	----	ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥ ਰਹਾਉ ॥
سدا سوہاگنِ جو پّربھ بھاوے ۔۔	----	ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥
گُر سبدی سِیگارُ بݨاوے ۔۔	----	ਗੁਰ ਸਬਦੀ ਸੀਗਾਰੁ ਬਣਾਵੈ ॥
سیج سُکھالی اندِنُ ہرِ راوے ۔۔	----	ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥
مِلِ پّرِیتم سدا سُکھُ پاوے ۔۔2۔۔	----	ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥
سا سوہاگݨِ ساچی جِسُ ساچِ پِیارُ ۔۔	----	ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥
آپݨا پِرُ راکھے سدا اُر دھارِ ۔۔	----	ਆਪਣਾ ਪਿਰੁ ਰਾਖੈ ਸਦਾ ਉਰ ਧਾਰਿ ॥
نیڑے ویکھے سدا ہدُورِ[1] ۔۔ | [1]حدُورِ۔	----	ਨੇੜੈ ਵੇਖੈ ਸਦਾ ਹਦੂਰਿ ॥
میرا پّربھُ سرب رہِیا بھرپُورِ ۔۔3۔۔	----	ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥
آگے جاتِ[1] رُوپُ ن جاءِ ۔۔ | [1]زاتِ۔	----	ਆਗੈ ਜਾਤਿ ਰੂਪੁ ਨ ਜਾਇ ॥
تیہا ہووے جیہے کرم کماءِ ۔۔	----	ਤੇਹਾ ਹੋਵੈ ਜੇਹੇ ਕਰਮ ਕਮਾਇ ॥
سبدے اُوچو اُوچا ہوءِ ۔۔	----	ਸਬਦੇ ਊਚੋ ਊਚਾ ਹੋਇ ॥
نانکؑ ساچِ سماوے سوءِ ۔۔47۔۔8۔۔4۔۔	----	ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥
آسا مہلا[1] 3 ۔۔ | [1]محلا۔	----	ਆਸਾ ਮਹਲਾ ੩ ॥
بھگتِ رتا جنُ سہجِ سُبھاءِ ۔۔	----	ਭਗਤਿ ਰਤਾ ਜਨੁ ਸਹਜਿ ਸੁਭਾਇ ॥
گُر کے بھے ساچے ساچِ سماءِ ۔۔	----	ਗੁਰ ਕੈ ਭੈ ਸਾਚੈ ਸਾਚਿ ਸਮਾਇ ॥
بِنُ گُر پُورے بھگتِ ن ہوءِ ۔۔	----	ਬਿਨੁ ਗੁਰ ਪੂਰੇ ਭਗਤਿ ਨ ਹੋਇ ॥

منمکھ رُنّنے اپنی پت کھوءِ --1--	----	ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥
میرے من ہرِ جپ سدا دھیاءِ --	----	ਮੇਰੇ ਮਨ ਹਰਿ ਜਪਿ ਸਦਾ ਧਿਆਇ ॥
سدا اننّدُ ہووے دِنُ راتی جو اِچھے سوئی پھلُ پاءِ --1-- رہاءُ --	----	ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥
گُر پُورے تے پُورا پائے --	----	ਗੁਰ ਪੂਰੇ ਤੇ ਪੂਰਾ ਪਾਏ ॥
ہِردے سبدُ سچُ نامُ وساءِ --	----	ਹਿਰਦੈ ਸਬਦੁ ਸਚੁ ਨਾਮੁ ਵਸਾਇ ॥
انترُ نِرملُ انمرِت سرِ نائے --	----	ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥
سدا سُوچے ساچِ سمائے --2--	----	ਸਦਾ ਸੂਚੇ ਸਾਚਿ ਸਮਾਏ ॥੨॥
ہرِ پربھُ وکھے سدا ہجُورِ[1] -- | [1]حضُورِ	----	ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥
گُر پرسادِ رہیا بھرپُورِ --	----	ਗੁਰ ਪਰਸਾਦਿ ਰਹਿਆ ਭਰਪੂਰਿ ॥
جہا جاءُ تہ ویکھا سوءِ --	----	ਜਹਾ ਜਾਉ ਤਹ ਵੇਖਾ ਸੋਇ ॥
گُر بِنُ داتا اورُ ن کوءِ --3--	----	ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥
گُرُ ساگرُ پُورا بھنڈار --	----	ਗੁਰੁ ਸਾਗਰੁ ਪੂਰਾ ਭੰਡਾਰ ॥
اُوتم رتن جواہر اپار --	----	ਊਤਮ ਰਤਨ ਜਵਾਹਰ ਅਪਾਰ ॥
گُر پرسادی دیونہارُ --	----	ਗੁਰ ਪਰਸਾਦੀ ਦੇਵਣਹਾਰੁ ॥
نانک بکھسے[1] بکھسنہارُ[2] --4--48-- | [1]بخشے [2]بخشنہارُ	----	ਨਾਨਕ ਬਖਸੇ ਬਖਸਣਹਾਰੁ ॥੪॥੪੮॥
آسا مہلا[1] 3 -- | [1]محلا	----	ਆਸਾ ਮਹਲਾ ੩ ॥
گُرُ سائرُ ستگُرُ سچُ سوءِ --	----	ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥
پُورے بھاگِ گُر سیوا ہوءِ --	----	ਪੂਰੈ ਭਾਗਿ ਗੁਰ ਸੇਵਾ ਹੋਇ ॥

سو بُوجھے جِس آپ بُجھاۓ --	Page# [364]	ਸੋ ਬੂਝੈ ਜਿਸੁ ਆਪਿ ਬੁਝਾਏ ॥
گُر پرسادی سیو کراۓ --1--	----	ਗੁਰ ਪਰਸਾਦੀ ਸੇਵ ਕਰਾਏ ॥੧॥
گِیان رتنِ سبھ سوجھی ہوءِ --	----	ਗਿਆਨ ਰਤਨਿ ਸਭ ਸੋਝੀ ਹੋਇ ॥
گُر پرسادِ اگیانُ بِناسےَ		ਗੁਰ ਪਰਸਾਦਿ ਅਗਿਆਨੁ ਬਿਨਾਸੈ
اندِنُ جاگےَ وکھےَ سچ سوءِ --1-- رہاءُ --	----	ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
موہُ گُمانُ گُر سبدِ جلاۓ --	----	ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
پُورے گُر تے سوجھی پاۓ --	----	ਪੂਰੇ ਗੁਰ ਤੇ ਸੋਝੀ ਪਾਏ ॥
انترِ مہلُ[1] گُر سبدِ پچھانےٗ -- | [1]محلُ-	----	ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
آونُ جانُ رہے تھِرُ نامِ سمانےٗ --2--	----	ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
جنمنُ مرنا ہے سنّسارُ --	----	ਜੰਮਣੁ ਮਰਣਾ ਹੈ ਸੰਸਾਰੁ ॥
منمُکھ اچیتُ مائِیا موہُ گُبارُ[1] -- | [1]غُبارُ-	----	ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
پر نِندا بہُ کُوڑُ کماوے --	----	ਪਰ ਨਿੰਦਾ ਬਹੁ ਕੂੜੁ ਕਮਾਵੈ ॥
وِسٹا کا کیڑا وِسٹا ماہِ سماوے --3--	----	ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
ستسنّگتِ مِل سبھ سوجھی پاۓ --	----	ਸਤਸੰਗਤਿ ਮਿਲਿ ਸਭ ਸੋਝੀ ਪਾਏ ॥
گُر کا سبدُ ہرِ بھگت دِرڑاۓ --	----	ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
بھانا منّے سدا سُکھ ہوءِ --	----	ਭਾਣਾ ਮੰਨੇ ਸਦਾ ਸੁਖੁ ਹੋਇ ॥
نانک سچِ سماوے سوءِ --49--10--4--	----	ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥

آسا مہلا[1] 3 پنّچپدے -- | محلا[1]-	----	ਆਸਾ ਮਹਲਾ ੩ ਪੰਚਪਦੇ ॥
سبدِ مرےَ تِسُ سدا اننّد --	----	ਸਬਦਿ ਮਰੈ ਤਿਸੁ ਸਦਾ ਅਨੰਦ ॥
ستِگر بھیٹے گر گوبِنّد --	----	ਸਤਿਗੁਰ ਭੇਟੇ ਗੁਰ ਗੋਬਿੰਦ ॥
نا پھِرِ مرےَ ن آوےَ جاءِ --	----	ਨਾ ਫਿਰਿ ਮਰੈ ਨ ਆਵੈ ਜਾਇ ॥
پُورے گُر تے ساچِ سماءِ --1--	----	ਪੂਰੇ ਗੁਰ ਤੇ ਸਾਚਿ ਸਮਾਇ ॥੧॥
جِنّہ کءُ نامُ لِکھِیا دھُرِ لیکھُ --	----	ਜਿਨ੍ ਕਉ ਨਾਮੁ ਲਿਖਿਆ ਧੁਰਿ ਲੇਖੁ ॥
تے اندِنُ نامُ سدا دھِیاوہِ گُر پُورے تے بھگتِ وِسیکھُ --1-- رہاءُ --	----	ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
جِنّہ کءُ ہرِ پرّبھُ لئے مِلاءِ --	----	ਜਿਨ੍ ਕਉ ਹਰਿ ਪ੍ਰਭੁ ਲਏ ਮਿਲਾਇ ॥
تِنّہ کی گہھݨ گتِ کہی ن جاءِ --	----	ਤਿਨ੍ ਕੀ ਗਹਣ ਗਤਿ ਕਹੀ ਨ ਜਾਇ ॥
پُورے ستِگُر دِتی وڈِیائی --	----	ਪੂਰੇ ਸਤਿਗੁਰ ਦਿਤੀ ਵਡਿਆਈ ॥
اُوتم پدوی ہرِ نامِ سمائی --2--	----	ਊਤਮ ਪਦਵੀ ਹਰਿ ਨਾਮਿ ਸਮਾਈ ॥੨॥
جو کِچھُ کرے سُ آپے آپِ --	----	ਜੋ ਕਿਛੁ ਕਰੇ ਸੁ ਆਪੇ ਆਪਿ ॥
ایک گھڑی مہِ تھاپِ اُتھاپِ --	----	ਏਕ ਘੜੀ ਮਹਿ ਥਾਪਿ ਉਥਾਪਿ ॥
کہِ کہِ کہݨا آکھِ سُݨاۓ --	----	ਕਹਿ ਕਹਿ ਕਹਣਾ ਆਖਿ ਸੁਣਾਏ ॥
جے سءُ گھالے تھاءِ ن پاۓ --3--	----	ਜੇ ਸਉ ਘਾਲੇ ਥਾਇ ਨ ਪਾਏ ॥੩॥
جِنّہ کےَ پوتےَ پُنّنُ تِنّہا گُرو مِلاۓ --	----	ਜਿਨ੍ ਕੈ ਪੋਤੈ ਪੁੰਨੁ ਤਿਨ੍ਾ ਗੁਰੂ ਮਿਲਾਏ ॥
سچُ باݨی گُرُ سبدُ سُݨاۓ --	----	ਸਚੁ ਬਾਣੀ ਗੁਰੁ ਸਬਦੁ ਸੁਣਾਏ ॥

جہاں سبدُ وسےَ تہاں دُکھُ جاۓ --	----	ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
گِیانِ رتنِ ساچےَ سہجِ سماۓ --4--	----	ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
ناوےَ جیوڈُ ہورُ دھنُ ناہی کوءِ --	----	ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
جِس نو بکھسے[1] ساچا سوءِ -- | بخشے[1]	----	ਜਿਸ ਨੋ ਬਖਸੇ ਸਾਚਾ ਸੋਇ ॥
پُورےَ سبدِ منّنِ وساۓ --	----	ਪੂਰੈ ਸਬਦਿ ਮੰਨਿ ਵਸਾਏ ॥
نانک نامِ رتے سُکھُ پاۓ --50--11--5--	----	ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
آسا مہلا[1] 3 -- | محلا[1]	----	ਆਸਾ ਮਹਲਾ ੩ ॥
نِرتِ کرے بہُ واجے وجاۓ --	----	ਨਿਰਤਿ ਕਰੇ ਬਹੁ ਵਾਜੇ ਵਜਾਏ ॥
اِہُ منُ انّدھا بولا ہےَ کِسُ آکھِ سُݨاۓ --	----	ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
انّترِ لوبھُ بھرمُ انل واءُ --	----	ਅੰਤਰਿ ਲੋਭੁ ਭਰਮੁ ਅਨਲ ਵਾਉ ॥
دِیوا بلےَ ن سوجھی پاءِ --1--	----	ਦੀਵਾ ਬਲੈ ਨ ਸੋਝੀ ਪਾਇ ॥੧॥
گُرمُکھِ بھگتِ گھٹِ چانݨُ ہوءِ --	----	ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
آپُ پچھاݨِ ملےَ پّربھُ سوءِ --1-- رہاءُ --	----	ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
گُرمُکھِ نِرتِ ہرِ لاگےَ بھاءُ --	----	ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
پُورے تال وِچہُ آپُ گواءِ --	----	ਪੂਰੇ ਤਾਲ ਵਿਚਹੁ ਆਪੁ ਗਵਾਇ ॥
میرا پّربھُ ساچا آپے جاݨُ --	----	ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥

گُر کےَ سبدِ انّترِ برّہمُ پچھانڑُ --2--	----	ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
گُرمُکھِ بھگتِ انّترِ پرّیتِ پِیارُ --	----	ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
گُر کا سبدُ سہجِ وِیچارُ --	----	ਗੁਰ ਕਾ ਸਬਦੁ ਸਹਜਿ ਵੀਚਾਰੁ ॥
گُرمُکھِ بھگتِ جُگتِ سچُ سوءِ --	----	ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
پاکھنّڈِ بھگتِ نِرتِ دُکھُ ہوءِ --3--	----	ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
ایہا بھگتِ جنُ جِیوت مرےَ --	Page# [365]	ਏਹਾ ਭਗਤਿ ਜਨੁ ਜੀਵਤ ਮਰੈ ॥
گُر پرسادی بھوجلُ ترےَ --	----	ਗੁਰ ਪਰਸਾਦੀ ਭਵਜਲੁ ਤਰੈ ॥
گُر کےَ بچنِ بھگتِ تھاءِ پاءِ --	----	ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ہرِ جیءُ آپِ وسےَ منِ آءِ --4--	----	ਹਰਿ ਜੀਉ ਆਪਿ ਵਸੈ ਮਨਿ ਆਇ ॥੪॥
ہرِ کرِپا کرے ستِگُرو مِلاۓ --	----	ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
نِہچل بھگتِ ہرِ سِءُ چِتُ لاۓ --	----	ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
بھگتِ رتے تِنّہ سچی سوءِ --	----	ਭਗਤਿ ਰਤੇ ਤਿਨ੍ ਸਚੀ ਸੋਇ ॥
نانک نامِ رتے سُکھُ ہوءِ --51--12--5--	----	ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
آسا گھرُ 8 کاپھی مہلا[1] 3 | محلا[1]	----	ਆਸਾ ਘਰੁ ੮ ਕਾਫੀ ਮਹਲਾ ੩
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
ہرِ کےَ بھانڑےَ ستِگُرُ ملےَ سچُ سوجھی ہوئی --	----	ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥

گُر پرسادی مَنِ وسےَ ہرِ بُوجھےَ سوئی --1--	----	ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥
مےَ سہُ داتا ایکُ ہےَ اورُ ناہی کوئی --	----	ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥
گُر کِرپا تے مَنِ وسےَ تا سدا سُکھُ ہوئی --1-- رہاءُ --	----	ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥
اِسُ جُگ مہِ نِربھءُ ہرِ نامُ ہےَ پائیئےَ گُر وِیچارِ --	----	ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥
بِنُ ناوےَ جم کےَ وِسِ ہےَ منمُکھِ انّدھ گوارِ --2--	----	ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥
ہرِ کےَ بھاݨےَ جنُ سیوا کرےَ بُوجھےَ سچُ سوئی --	----	ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥
ہرِ کےَ بھاݨےَ سالاہیئےَ[1] بھاݨےَ منّنِئےَ سُکھُ ہوئی --3-- | [1]سالاحیئےَ-	----	ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥
ہرِ کےَ بھاݨےَ جنمُ پدارتھُ پائِیا متِ اُوتم ہوئی --	----	ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥
نانک نامُ سلاہِ[1] تُونّ گُرمُکھِ گتِ ہوئی --4--39--13--52-- | [1]سلاحِ-	----	ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥

آسا مہلا[1] 4 گھرُ 2 | محلا[1]–	----	ਆਸਾ ਮਹਲਾ ੪ ਘਰੁ ੨
ੴ ستِگُر پرسادِ ––	----	ੴ ਸਤਿਗੁਰ ਪ੍ਰਸਾਦਿ ॥
تُون کرتا سچِیارُ میڈا سانئی ––	----	ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
جو تءُ بھاوے سوئی تھیسی جو تُون دیہِ سوئی ہءُ پائی ––1–– رہاءُ ––	----	ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
سبھ تیری تُون سبھنی دھیائیا ––	----	ਸਭ ਤੇਰੀ ਤੂੰ ਸਭਨੀ ਧਿਆਇਆ ॥
جِس نو کرِپا کرہِ تِن نام رتنُ پائیا ––	----	ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
گُرمُکھِ لادھا منمُکھِ گوائیا ––	----	ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
تُدھُ آپِ وِچھوڑِیا آپ مِلائیا ––1––	----	ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
تُون درِیاءُ سبھ تُجھ ہی ماہِ ––	----	ਤੂੰ ਦਰੀਆਉ ਸਭ ਤੁਝ ਹੀ ਮਾਹਿ ॥
تُجھ بِنُ دُوجا کوئی ناہِ ––	----	ਤੁਝ ਬਿਨੁ ਦੂਜਾ ਕੋਈ ਨਾਹਿ ॥
جیء جنّت سبھِ تیرا کھیلُ ––	----	ਜੀਅ ਜੰਤ ਸਭਿ ਤੇਰਾ ਖੇਲੁ ॥
وِجوگِ مِلِ وِچھڑِیا سنّجوگی میلُ ––2––	----	ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
جِس نو تُو جاݨائیہِ سوئی جنُ جاݨے ––	----	ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ہرِ گُݨ سد ہی آکھِ وکھاݨے ––	----	ਹਰਿ ਗੁਣ ਸਦ ਹੀ ਆਖਿ ਵਖਾਣੈ ॥
جِنِ ہرِ سیوِیا تِنِ سُکھُ پائیا ––	----	ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
سہجے ہی ہرِ نامِ سمائیا ––3––	----	ਸਹਜੇ ਹੀ ਹਰਿ ਨਾਮਿ ਸਮਾਇਆ ॥੩॥
تُو آپے کرتا تیرا کیِیا سبھُ ہوءِ ––	----	ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥

تُدھُ بِنُ دُوجا اورُ ن کوءِ --	----	ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
تُوکرِ کرِ ویکھہِ جانٹہِ سوءِ --	----	ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
جن نانک گُرمُکھِ پرگٹُ ہوءِ --53--1--4--	----	ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥
ੴ ستِگُر پ٘رسادِ --	Page# [366]	ੴ ਸਤਿਗੁਰ ਪ੍ਰਸਾਦਿ ॥
راگُ آسا گھرُ 2 مہلا[1] 4 -- | [1]محلا-	----	ਰਾਗੁ ਆਸਾ ਘਰੁ ੨ ਮਹਲਾ ੪ ॥
کِس ہی دھڑا کِیا مِت٘ر سُت نالِ بھائی --	----	ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
کِس ہی دھڑا کِیا کُڑم سکے نالِ جوائی --	----	ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
کِس ہی دھڑا کِیا سِکدار چئُدھری نالِ آپنٹےَ سُیائی --	----	ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ہمارا دھڑا ہرِ رہِیا سمائی --1--	----	ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ہم ہرِ سِءُ دھڑا کِیا میری ہرِ ٹیک --	----	ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
مےَ ہرِ بِنُ پکھُ دھڑا اورُ ن کوئی ہءُ ہرِ گُنٹ گاوا اسنّکھ انیک --1-- رہاءُ --	----	ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
جِنّہ سِءُ دھڑے کرہِ سے جاہِ --	----	ਜਿਨ੍ ਸਿਉ ਧੜੇ ਕਰਹਿ ਸੇ ਜਾਹਿ ॥
جھُوٹھُ دھڑے کرِ پچھوتاہِ --	----	ਝੂਠੁ ਧੜੇ ਕਰਿ ਪਛੋਤਾਹਿ ॥

تھِرُ ن رہہِ مَنِ کھوٹُ کماہِ --	----	ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
ہم ہرِ سِءُ دھڑا کِیا جِس کا کوئی سمرتھُ ناہِ --2--	----	ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ایہ سبھِ دھڑے مائیا موہ پساری --	----	ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
مائیا کءُ لُوجھہِ گاواری --	----	ਮਾਇਆ ਕਉ ਲੂਝਹਿ ਗਾਵਾਰੀ ॥
جنمِ مرہِ جُوئے باجی[1] ہاری -- | [1]بازی-	----	ਜਨਮਿ ਮਰਹਿ ਜੂਐ ਬਾਜੀ ਹਾਰੀ ॥
ہمرے ہرِ دھڑا جِ ہلتُ پلتُ سبھُ سواری --3--	----	ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
کلجُگ مہِ دھڑے پنّچ چور جھگڑائے --	----	ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
کامُ کرودھُ لوبھُ موہُ ابھمانُ ودھائے --	----	ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
جِس نو کرِپا کرے تِسُ ستسنّگِ مِلائے --	----	ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ہمرا ہرِ دھڑا جِنِ ایہ دھڑے سبھِ گوائے --4--	----	ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
مِتھیا دُوجا بھاءُ دھڑے بہِ پاوے --	----	ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
پرائیا چھِدرّ اٹکلے آپنا اہنکارُ ودھاوے --	----	ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
جَیسا بیجے تَیسا کھاوے --	----	ਜੈਸਾ ਬੀਜੈ ਤੈਸਾ ਖਾਵੈ ॥
جن نانک کا ہرِ دھڑا دھرمُ سبھ سرِسٹِ جِنِ آوے --54--2--5--	----	ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥

آسا مہلا[1] 4 -- | [1]محلا-	----	ਆਸਾ ਮਹਲਾ ੪ ॥
ہِردے سُنڑِ سُنڑِ منِ انمّرِتُ بھاۓیا --	----	ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
گُربانڑی ہرِ الکھُ لکھاۓیا --1--	----	ਗੁਰਬਾਣੀ ਹਰਿ ਅਲਖੁ ਲਖਾਇਆ ॥੧॥
گُرمُکھِ نامُ سُنہُ میری بھَینا --	----	ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
ایکو روِ رہِیا گھٹ انّترِ مُکھِ بولہُ گُر انمّرِت بَینا --1-- رہاۓُ --	----	ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
مےَ منِ تنِ پّریمُ مہا بَیراگُ --	----	ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
ستِگُرُ پُرکھُ پاۓیا وڈبھاگُ --2--	----	ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥
دُوجے بھاۓِ بھوہِ بِکھُ ماۓیا --	----	ਦੂਜੈ ਭਾਇ ਭਵਹਿ ਬਿਖੁ ਮਾਇਆ ॥
بھاگہِین نہی ستِگُرُ پاۓیا --3--	----	ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥
انمّرِتُ ہرِ رسُ ہرِ آپ پِیاۓیا --	----	ਅੰਮ੍ਰਿਤੁ ਹਰਿ ਰਸੁ ਹਰਿ ਆਪ ਪੀਆਇਆ ॥
گُرِ پُورے نانک ہرِ پاۓیا --4--3--55--	----	ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥
آسا مہلا[1] 4 -- | [1]محلا-	----	ਆਸਾ ਮਹਲਾ ੪ ॥
میرے منِ تنِ پّریمُ نامُ آدھارُ --	----	ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
نامُ جپی نامو سُکھ سارُ --1--	----	ਨਾਮੁ ਜਪੀ ਨਾਮੋ ਸੁਖ ਸਾਰੁ ॥੧॥
نامُ جپہُ میرے ساجن سَینا --	----	ਨਾਮੁ ਜਪਹੁ ਮੇਰੇ ਸਾਜਨ ਸੈਨਾ ॥

نام بِنا مےَ اورُ ن کوئی وڈّے بھاگِ گُرمُکھِ ہرِ لَینا --1-- رہاءُ --	----	ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
نام بِنا نہی جیوِیا جاءِ --	----	ਨਾਮ ਬਿਨਾ ਨਹੀ ਜੀਵਿਆ ਜਾਇ ॥
وڈّے بھاگِ گُرمُکھِ ہرِ پاءِ --2--	----	ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
نامِہین کالکھ مُکھِ مائِیا --	----	ਨਾਮਹੀਨ ਕਾਲਖ ਮੁਖਿ ਮਾਇਆ ॥
نام بِنا دھِرگُ دھِرگُ جیوائِیا --3--	----	ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
وڈا وڈا ہرِ بھاگ کرِ پائِیا --	Page# [367]	ਵਡਾ ਵਡਾ ਹਰਿ ਭਾਗ ਕਰਿ ਪਾਇਆ ॥
نانک گُرمُکھِ نامُ دِوائِیا --4--4--56--	----	ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
آسا مہلا[1] 4 -- | محلا[1]	----	ਆਸਾ ਮਹਲਾ ੪ ॥
گُنْ گاوا گُنْ بولی بانْی --	----	ਗੁਣ ਗਾਵਾ ਗੁਣ ਬੋਲੀ ਬਾਣੀ ॥
گُرمُکھِ ہرِ گُنْ آکھِ وکھانْی --1--	----	ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥
جپِ جپِ نامُ منِ بھئِیا انندا --	----	ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥
ستِ ستِ ستِگُرِ نامُ دڑائِیا رسِ گاۓ گُنْ پرمانندا --1-- رہاءُ --	----	ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥
ہرِ گُنْ گاوے ہرِ جن لوگا --	----	ਹਰਿ ਗੁਣ ਗਾਵੈ ਹਰਿ ਜਨ ਲੋਗਾ ॥
وڈّے بھاگِ پاۓ ہرِ نرِجوگا --2--	----	ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥
گُنْ وِہُونْ مائِیا ملُ دھاری --	----	ਗੁਣ ਵਿਹੂਣ ਮਾਇਆ ਮਲੁ ਧਾਰੀ ॥
وِنُْ گُنْ جنمِ مُۓ اہنکاری --3--	----	ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥

سرِیرِ سروورِ گُݨ پرگٹِ کیۓ --	----	ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥
نانک گُرمُکھِ متِ تتُ کڈھیۓ --4--5--57--	----	ਨਾਨਕ ਗੁਰਮੁਖਿ ਮਤਿ ਤਤੁ ਕਢੀਏ ॥੪॥੫॥੫੭॥
آسا مہلا[1] 4 -- | محلا[1]-	----	ਆਸਾ ਮਹਲਾ ੪ ॥
نامُ سُݨی نامو منِ بھاوےَ --	----	ਨਾਮੁ ਸੁਣੀ ਨਾਮੋ ਮਨਿ ਭਾਵੈ ॥
وڈّےَ بھاگِ گُرمُکھِ ہرِ پاوےَ --1--	----	ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥
نام جپہُ گُرمُکھِ پرگاسا --	----	ਨਾਮ ਜਪਹੁ ਗੁਰਮੁਖਿ ਪਰਗਾਸਾ ॥
نام بِنا مےَ دھر نہی کائی نامُ روِیا سبھ ساس گِراسا --1-- رہاءُ --	----	ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥
نامےَ سُرتِ سُنی منِ بھائی --	----	ਨਾਮੈ ਸੁਰਤਿ ਸੁਨੀ ਮਨਿ ਭਾਈ ॥
جوُ نامُ سُناوےَ سوُ میرا مِیتُ سکھائی --2--	----	ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥
ناہِیݨ گۓ مُوڑ ننّگا --	----	ਨਾਮਹੀਣ ਗਏ ਮੂੜ ਨੰਗਾ ॥
پچِ پچِ مۓ بِکھُ دیکھِ پتنّگا --3--	----	ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥
آپے تھاپے تھاپِ اُتھاپے --	----	ਆਪੇ ਥਾਪੇ ਥਾਪਿ ਉਥਾਪੇ ॥
نانک نامُ دیوےَ ہرِ آپے --4--6--58--	----	ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥
آسا مہلا[1] 4 -- | محلا[1]-	----	ਆਸਾ ਮਹਲਾ ੪ ॥

گُرمُکھِ ہرِ ہرِ ویلِ ودھائی --	----	ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥
پھل لاگے ہرِ رسک رسائی --1--	----	ਫਲ ਲਾਗੇ ਹਰਿ ਰਸਕ ਰਸਾਈ ॥੧॥
ہرِ ہرِ نامُ جپِ انت ترنّگا --	----	ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥
جپِ جپِ نامُ گُرمتِ سالاہی[1]		ਜਪਿ ਜਪਿ ਨਾਮੁ ਗੁਰਮਤਿ ਸਾਲਾਹੀ
مارِیا کالُ جمکنّکر بھُئِنّگا --1-- رہاءُ -- |	----	ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥
[1]سالاحی-		
ہرِ ہرِ گُر مہِ بھگتِ رکھائی --	----	ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥
گُرُ تُٹھا سِکھ دیوےَ میرے بھائی --2--	----	ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥
ہئُمےَ کرم کِچھُ بِدھِ نہی جاݨےَ --	----	ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥
جِءُ کُنّچرُ ناءِ کھاکُ[1] سِرِ چھاݨےَ --3-- |	----	ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥
[1]خاکُ-		
جے وڈ بھاگ ہووہِ وڈ اُوچے --	----	ਜੇ ਵਡ ਭਾਗ ਹੋਵਹਿ ਵਡ ਊਚੇ ॥
نانکُ نامُ جپہِ سچِ سُوچے --4--7--59--	----	ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥
آسا مہلا[1] 4 -- | [1]محلا-	----	ਆਸਾ ਮਹਲਾ ੪ ॥
ہرِ ہرِ نام کی منِ بھُوکھ لگائی --	----	ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥
نامِ سُنِئےَ منُ ترِپتےَ میرے بھائی --1--	----	ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥
نامُ جپہُ میرے گُرسِکھ مِیتا --	----	ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥

نامُ جپہُ نامے سُکھُ پاوہُ		ਨਾਮੁ ਜਪਹੁ ਨਾਮੇ ਸੁਖੁ ਪਾਵਹੁ
نامُ رکھہُ گُرمتِ منِ چِیتا --1-- رہاءُ --	----	ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥
نامو نامُ سُنٹی منُ سرسا --	----	ਨਾਮੋ ਨਾਮੁ ਸੁਣੀ ਮਨੁ ਸਰਸਾ ॥
نامُ لاہا لے گُرمتِ بِگسا --2--	----	ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥
نام بِنا کُسٹی موہ اندھا --	----	ਨਾਮ ਬਿਨਾ ਕੁਸਟੀ ਮੋਹ ਅੰਧਾ ॥
سبھ نِہپھل کرم کیئے دُکھُ دھنّدھا --3--	----	ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥
ہرِ ہرِ ہرِ جسُ جپے وڈبھاگی --	----	ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥
نانک گُرمتِ نامِ لِو لاگی --60--8--4--	----	ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥
ੴ ستگُر پرسادِ --	Page# [368]	ੴ ਸਤਿਗੁਰ ਪ੍ਰਸਾਦਿ ॥
مہلا[1] 4 راگُ آسا گھرُ 6 کے 3 -- | [1]محلا	----	ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥
ہتھِ کرِ تنّتُ وجاوے جوگی تھوتھر واجے بین --	----	ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
گُرمتِ ہرِ گُنٹ بولہُ جوگی اِہُ منُویا ہرِ رنّگِ بھین --1--	----	ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥
جوگی ہرِ دیہُ متی اُپدیسُ --	----	ਜੋਗੀ ਹਰਿ ਦੇਹੁ ਮਤੀ ਉਪਦੇਸੁ ॥
جُگُ جُگُ ہرِ ہرِ ایکو ورتے تِسُ آگے ہم آدیسُ --1-- رہاءُ --	----	ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥

گاوہِ راگ بھاتِ بہُ بولہِ اِہُ منُویا کھیلےَ کھیل ۔۔	----	ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥
جووہِ کُوپ سِنّچن کءُ بسُدھا اُٹھِ بَیل گئے چرِ بیل ۔۔2۔۔	----	ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥
کائِیا نگر مہِ کرم ہرِ بووہُ ہرِ جامےَ ہرِیا کھیتُ ۔۔	----	ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥
منُویا استھِرُ بَیلُ منُ جووہُ ہرِ سِنّچہُ گُرمتِ جیتُ ۔۔3۔۔	----	ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥
جوگی جنّگم سّرسٹِ سبھ تُمری جو دیہُ متی تِتُ چیل ۔۔	----	ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥
جن نانک کے پّربھ انّترجامی ہرِ لاوہُ منُویا پیل ۔۔4۔۔9۔۔61۔۔	----	ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥
آسا مہلا[1] 4 ۔۔ | محلا[1]	----	ਆਸਾ ਮਹਲਾ ੪ ॥
کب کو بھالےَ گھُنّگھرُو تالا کب کو بجاوےَ ربابُ ۔۔	----	ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
آوت جات بار کھِنُ لاگےَ ہءُ تب لگُ سمارءُ نامُ ۔۔1۔۔	----	ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥
میرےَ منِ اَیسی بھگتِ بنِ آئی ۔۔	----	ਮੇਰੈ ਮਨਿ ਐਸੀ ਭਗਤਿ ਬਨਿ ਆਈ ॥

ہؤُ ہرِبنُ کھِنُ پلُ رہِ ن سکءُ
جَیسے جل بِنُ مِینُ مرِ جائی --1-- رہاءُ
--

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ
ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥
ਰਹਾਉ ॥

کب کوءُو میلےَ پنّچ ست گائِݨ
کب کو راگ دھُنِ اُٹھاوے --

ਕਬ ਕੋਊ ਮੇਲੈ ਪੰਚ ਸਤ ਗਾਇਣ
ਕਬ ਕੋ ਰਾਗ ਧੁਨਿ ਉਠਾਵੈ ॥

میلت چُنت کھِنُ پلُ چسا لاگےَ
تب لگُ میرا منُ رام گُن گاوےَ
--2--

ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ
ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥

کب کو ناچےَ پاو پسارےَ
کب کو ہاتھ پسارےَ --

ਕਬ ਕੋ ਨਾਚੈ ਪਾਵ ਪਸਾਰੈ
ਕਬ ਕੋ ਹਾਥ ਪਸਾਰੈ ॥

ہاتھ پاو پسارت بِلمُ تِلُ لاگےَ
تب لگُ میرا منُ رام سمّہارےَ --3--

ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ
ਤਬ ਲਗੁ ਮੇਰਾ ਮਨੁ ਰਾਮ ਸਮੑਾਰੈ ॥੩॥

کب کوءُو لوگن کءُپتیِیاوےَ
لوکِ تتیِݨےَ نا پتِ ہوءِ --

ਕਬ ਕੋਊ ਲੋਗਨ ਕਉ ਪਤੀਆਵੈ
ਲੋਕਿ ਪਤੀਣੈ ਨਾ ਪਤਿ ਹੋਇ ॥

جن نانک ہرِہِردےَ سد دھِیاوہُ
تا جےَ جےَ کرے سبھُ کوءِ
--62--10--4--

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ
ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥

آسا مہلا[1] 4 -- | محلا[1]-

ਆਸਾ ਮਹਲਾ ੪ ॥

ستسنّگتِ ملیۓ ہرِ سادھو مِل سنّگتِ ہرِ گُن گاۓ --	----	ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥
گِیان رتنُ بلِیا گھٹِ چانݨُ اگِیانُ اندھیرا جاۓ --1--	----	ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥
ہرِ جن ناچہُ ہرِ ہرِ دھِیاۓ --	----	ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥
اَیسے سنّت مِلہِ میرے بھائی ہم جن کے دھووہ پاۓ --1-- رہاۓ --	----	ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥
ہرِ ہرِ نامُ جپہُ من میرے اندِنُ ہرِ لِو لاۓ --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥
جو اِچھہُ سوئی پھلُ پاوہُ پھِرِ بھُوکھ ن لاگےَ آۓ --2--	----	ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥
آپے ہرِ اپرنّپرُ کرتا ہرِ آپے بولِ بُلاۓ --	----	ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥
سیئی سنّت بھلے تُدھُ بھاوہِ جِنّہ کی پتِ پاوہِ تھاۓ --3--	----	ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ ਕੀ ਪਤਿ ਪਾਵਹਿ ਥਾਇ ॥੩॥
نانکُ آکھِ ن راجےَ ہرِ گُݨ جِۓ آکھےَ تِۓ سُکھُ پاۓ --	----	ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥

بھگتِ بھنڈار دِیئے ہرِ اپُنے		ਭਗਤਿ ਭੰਡਾਰ ਦੀਏ ਹਰਿ ਅਪੁਨੇ
گُنْ گاہکُ ونْجِ لَے جاءِ	----	ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥
--4--11--63--		
ੴ ستِگُر پْرسادِ --	Page# [369]	ੴ ਸਤਿਗੁਰ ਪ੍ਰਸਾਦਿ ॥
راگُ آسا گھرُ 8 کے کاپھی مہلا[1] 4 -- |	----	ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥
[1]محلا-		
آئِیا مرنْ دھُراہُ ہئُمَے روئِیَۓ --	----	ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
گُرمُکھِ نامُ دھِیاءِ استھِرُ ہوئِیَۓ --1--	----	ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥
گُر پُورے ساباسِ چلنْ جانْیا --	----	ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥
لاہا نامُ سُ سارُ سبدِ سمانْیا --1-- رہاءُ --	----	ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥
پُوربِ لِکھے ڈیہ سِ آئے مائِیا --	----	ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥
چلنْ اجُ کِ کلّہِ دھُرہُ پھُرمائِیا[1] --2-- |	----	ਚਲਣੁ ਅਜੁ ਕਿ ਕਲ੍ਹਿ ਧੁਰਹੁ ਫੁਰਮਾਇਆ ॥੨॥
[1]فُرمائِیا-		
بِرتھا جنمُ تِنا جِنّھی نامُ وِسارِیا --	----	ਬਿਰਥਾ ਜਨਮੁ ਤਿਨਾ ਜਿਨ੍ਹੀ ਨਾਮੁ ਵਿਸਾਰਿਆ ॥
جُوئے کھیلنْ جگِ کِ اِہُ منُ ہارِیا --3--	----	ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥
جیونِ مرنِ سُکھُ ہوءِ جِنّہا گُرُ پائِیا --	----	ਜੀਵਣਿ ਮਰਣਿ ਸੁਖੁ ਹੋਇ ਜਿਨ੍ਹਾ ਗੁਰੁ ਪਾਇਆ ॥

نانک سچے سچِ سمائیا --64--12--4--	----	ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥
آسا مہلا[1] 4 -- | محلا[1]-	----	ਆਸਾ ਮਹਲਾ ੪ ॥
جنمُ پدارتھُ پاءِ نامُ دھیائیا --	----	ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥
گُر پرسادی بُجھِ سچِ سمائیا --1--	----	ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥
جِنّہ دھُرِ لِکھیا لیکھُ تِنّہی نامُ کمائیا --	----	ਜਿਨ੍ ਧੁਰਿ ਲਿਖਿਆ ਲੇਖੁ ਤਿਨ੍ੀ ਨਾਮੁ ਕਮਾਇਆ ॥
درِ سچے سچیار مہلِ بُلائیا[1] --1-- رہاءُ -- | محلِ[1]-	----	ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥
انترِ نامُ ندھانُ گُرمکھِ پائیئے --	----	ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥
اندِنُ نامُ دھیاءِ ہرِ گُن گائیئے --2--	----	ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥
انترِ وستُ انیک منمکھِ نہی پائیئے --	----	ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥
ہئُمے گربے گربُ آپ کھُیائیئے --3--	----	ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥
نانک آپے آپ آپ کھُیائیئے --	----	ਨਾਨਕ ਆਪੇ ਆਪਿ ਆਪਿ ਖੁਆਈਐ ॥
گُرمتِ منِ پرگاسُ سچا پائیئے --65--13--4--	----	ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥
راگُ آساوری گھرُ 16 کے 2 مہلا[1] 4 سُدھنگ | محلا[1]-	----	ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥

ہءُ اندِنُ ہرِ نامُ کِیرتنُ کرءُ ۔۔	----	ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥
ستِگُرِ مو کءُ ہرِ نامُ بتائِیا ہءُ ہرِ بِنُ کھِنُ پلُ رہِ ن سکءُ ۔۔1۔۔ رہاءُ ۔۔	----	ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥
ہمرےَ سّرونْ سِمرنُ ہرِ کِیرتنُ ہءُ ہرِ بِنُ رہِ ن سکءُ ہءُ اِکُ کھِنُ ۔۔	----	ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥
جَیسے ہنّس سرورِ بِنُ رہِ ن سکےَ تَیسے ہرِ جنُ کِءُ رہےَ ہرِ سیوا بِنُ ۔۔1۔۔	----	ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥
کِنْہوُنَ پ٘ریِتِ لائی دوُجا بھاءُ رِد دھارِ کِنْہوُنَ پ٘ریِتِ لائی موہ اپمان ۔۔	----	ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥
ہرِ جن پ٘ریِتِ لائی ہرِ نِرباݨ پد نانکُ سِمرت ہرِ ہرِ بھگوان ۔۔2۔۔14۔۔66۔۔	----	ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥
آساوری مہلا[1] 4 ۔۔ | محلا[1]	----	ਆਸਾਵਰੀ ਮਹਲਾ ੪ ॥
مائی مورو پ٘ریِتمُ رامُ بتاوہُ ری مائی ۔۔	----	ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥
ہءُ ہرِ بِنُ کھِنُ پلُ رہِ ن سکءُ جَیسے کرہلُ بیلِ رِیجھائی ۔۔1۔۔ رہاءُ ۔۔	----	ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

ہمرا منُ بیَراگ بِرکتُ بھئِو ہرِ درسن مِیت کےَ تائی --	----	ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥
جَیسے الِ کملا بِنُ رہِ ن سکےَ تَیسے موہِ ہرِ بِنُ رہنُ ن جائی --1--	----	ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥
راکھُ سرنِڑ جگدِیسُرپیارے موہِ سردھا پُورِ ہرِ گُسائی --	Page# [370]	ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥
جن نانک کےَ منِ اندُ ہوت ہےَ ہرِ درسنُ نِمکھ دِکھائی	----	ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥
--2--39--13--15--67--		
راگُ آسا گھرُ 2 مہلا[1] 5 | [1]محلا-	----	ਰਾਗੁ ਆਸਾ ਘਰੁ ੨ ਮਹਲਾ ੫
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جِنِ لائی پّرِیتِ سوئی پھِرِ کھائِیا --	----	ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥
جِنِ سُکھِ بیَٹھالی تِسُ بھءُ بہُتُ دِکھائِیا --	----	ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥
بھائی مِیت کُٹنّب دیکھِ بِبادے --	----	ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥
ہم آئی وسگتِ گُر پرسادے --1--	----	ਹਮ ਆਈ ਵਸਗਤਿ ਗੁਰ ਪਰਸਾਦੇ ॥੧॥
اَیسا دیکھِ بِموہِت ہوۓ --	----	ਐਸਾ ਦੇਖਿ ਬਿਮੋਹਿਤ ਹੋਏ ॥
سادھِک سِدھ سُردیو منُکھا بِنُ سادھُو سبھِ دھرّوہنِ دھرّوہے --1-- رہاءُ --	----	ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥

اِکِ پھِرہِ اُداسی تِنّہ کامِ وِیاپےَ --	----	ਇਕਿ ਫਿਰਹਿ ਉਦਾਸੀ ਤਿਨ੍ ਕਾਮਿ ਵਿਆਪੈ ॥
اِکِ سنّچہِ گِرہی تِنّہ ہوءِ ن آپےَ --	----	ਇਕਿ ਸੰਚਹਿ ਗਿਰਹੀ ਤਿਨ੍ ਹੋਇ ਨ ਆਪੈ ॥
اِکِ ستی کہاوہِ تِنّہ بہُتُ کلپاوےَ --	----	ਇਕਿ ਸਤੀ ਕਹਾਵਹਿ ਤਿਨ੍ ਬਹੁਤੁ ਕਲਪਾਵੈ ॥
ہم ہرِ راکھے لگِ ستِگُر پاوےَ --2--	----	ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥
تپُ کرتے تپسی بھُولاۓ --	----	ਤਪੁ ਕਰਤੇ ਤਪਸੀ ਭੂਲਾਏ ॥
پنّڈِت موہے لوبھِ سباۓ --	----	ਪੰਡਿਤ ਮੋਹੇ ਲੋਭਿ ਸਬਾਏ ॥
ترّےَ گُنڑ موہے موہِیا آکاسُ --	----	ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥
ہم ستِگُر راکھے دے کرِ ہاتھُ --3--	----	ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥
گِیانی کی ہوءِ ورتی داسِ --	----	ਗਿਆਨੀ ਕੀ ਹੋਇ ਵਰਤੀ ਦਾਸਿ ॥
کر جوڑے سیوا کرے ارداسِ[1] -- |	----	ਕਰ ਜੋੜੇ ਸੇਵਾ ਕਰੇ ਅਰਦਾਸਿ ॥
[1]عرداسِ-		
جو تُوںّ کہہِ سُ کار کماوا --	----	ਜੋ ਤੂੰ ਕਹਹਿ ਸੁ ਕਾਰ ਕਮਾਵਾ ॥
جن نانک گُرمُکھ نیڑِ ن آوا --4--1--	----	ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
سسُو تے پرِ کینی واکھِ --	----	ਸਸੂ ਤੇ ਪਿਰਿ ਕੀਨੀ ਵਾਖਿ ॥
دیر جِٹھانڑی مُئی دُوکھِ سنّتاپِ --	----	ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥
گھر کے جِٹھیرے کی چُوکی کانڑِ --	----	ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥
پرِ رکھِیا کینی سُگھڑ سُجانڑِ --1--	----	ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥

سُنہُ لوکا مےَ پرَیم رسُ پائیا --	----	ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
دُرجن مارے وَیری سنگھارے		ਦੁਰਜਨ ਮਾਰੇ ਵੈਰੀ ਸੰਘਾਰੇ
ستگُرِ مو کؤ ہرِ نامُ دِوائیا --1-- رہاءُ --	----	ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥
پرتھمے تیاگی ہئُمےَ پریت --	----	ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥
دُتیا تیاگی لوگا ریت --	----	ਦੁਤੀਆ ਤਿਆਗੀ ਲੋਗਾ ਰੀਤਿ ॥
ترےَ گُنْ تیاگِ دُرجن میت سمانے --	----	ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥
تُریا گُنْ مِل سادھ پچھانے --2--	----	ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥
سہج گُپھا مہِ آسنْ بادھیا --	----	ਸਹਜ ਗੁਫਾ ਮਹਿ ਆਸਣੁ ਬਾਧਿਆ ॥
جوتِ سرُوپ اناہدُ واجیا --	----	ਜੋਤਿ ਸਰੂਪ ਅਨਾਹਦੁ ਵਾਜਿਆ ॥
مہا اننّدُ گر سبدُ ویچارِ --	----	ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
پرِء سِءُ راتی دھن سوہاگنْ نارِ --3--	----	ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥
جن نانکُ بولے برہم بیچارُ --	----	ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥
جو سُنْے کماوے سُ اُترے پارِ --	----	ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥
جنمِ ن مرے ن آوے ن جاءِ --	----	ਜਨਮਿ ਨ ਮਰੈ ਨ ਆਵੈ ਨ ਜਾਇ ॥
ہرِ سیتی اوہ رہے سماءِ --4--2--	----	ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥
آسا مہلا[1] 5 -- | محلا[1]	----	ਆਸਾ ਮਹਲਾ ੫ ॥
نِج بھگتی سیلونتی نارِ --	----	ਨਿਜ ਭਗਤੀ ਸੀਲਵੰਤੀ ਨਾਰਿ ॥
رُوپ انُوپ پُوری آچارِ --	----	ਰੂਪਿ ਅਨੂਪ ਪੂਰੀ ਆਚਾਰਿ ॥

جِتُ گِرہِ وسےَ سو گِرہُ سوبھاونّتا --	----	ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥
گُرمُکھِ پائی کِنےَ وِرلےَ جنّتا --1--	----	ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
سُکرنٖڑی کامنِڑ گُرمِلِ ہم پائی --	----	ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥
جِج کاجِ پرتھاءِ سُہائی --1-- رہاءُ --	Page# [371]	ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥
جِچرُ وسی پِتا کےَ ساتھِ --	----	ਜਿਚਰੁ ਵਸੀ ਪਿਤਾ ਕੈ ਸਾਥਿ ॥
تِچرُ کنّتُ بہُ پھِرےَ اُداسِ --	----	ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
کرِ سیوا ست پُرکھُ منائِیا --	----	ਕਰਿ ਸੇਵਾ ਸਤ ਪੁਰਖੁ ਮਨਾਇਆ ॥
گُرِ آنٖڑی گھر مہِ تا سرب سُکھ پائِیا --2--	----	ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
بتِیہ سُلکھنٖڑی سچُ سنّتتِ پُوت --	----	ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
آگِیاکاری سُگھڑ سرُوپ --	----	ਆਗਿਆਕਾਰੀ ਸੁਘੜ ਸਰੂਪ ॥
اِچھ پُورے من کنّت سُیامی --	----	ਇਛ ਪੂਰੇ ਮਨ ਕੰਤ ਸੁਆਮੀ ॥
سگل سنّتوکھی دیر جیٹھانی --3--	----	ਸਗਲ ਸੰਤੋਖੀ ਦੇਰ ਜੇਠਾਨੀ ॥੩॥
سبھ پرواریَ ماہِ سریسٹ --	----	ਸਭ ਪਰਵਾਰੈ ਮਾਹਿ ਸਰੇਸਟ ॥
متی دیوی دیور جیسٹ --	----	ਮਤੀ ਦੇਵੀ ਦੇਵਰ ਜੇਸਟ ॥
دھنّنُ سُ گِرہُ جِتُ پرگٹی آءِ --	----	ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
جن نانک سُکھے سُکھِ وِہاءِ --4--3--	----	ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
متا کرءُ سو پکنِ ن دیئی --	----	ਮਤਾ ਕਰਉ ਸੋ ਪਕਨਿ ਨ ਦੇਈ ॥

سِیل سنّجم کےَ نِکٹِ کھلوئی --	----	ਸੀਲ ਸੰਜਮ ਕੈ ਨਿਕਟਿ ਖਲੋਈ ॥
ویس کرے بہُ رُوپ دِکھاوےَ --	----	ਵੇਸ ਕਰੇ ਬਹੁ ਰੂਪ ਦਿਖਾਵੈ ॥
گ٘رِہِ بسنِ ن دیئی وکھِ وکھِ بھرماوےَ --1--	----	ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥
گھر کی نائِکِ گھر واسُ ن دیوےَ --	----	ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
جتن کرءُ اُرجھاءِ پریوےَ --1-- رہاءُ --	----	ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥
دھُر کی بھیجی آئی آمرِ --	----	ਧੁਰ ਕੀ ਭੇਜੀ ਆਈ ਆਮਰਿ ॥
نءُ کھنّڈ جیتے سبھِ تھان تھننّتر --	----	ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
تٹِ تیرتھِ ن چھوڈےَ جوگ سنّنِیاس --	----	ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
پڑِ تھاکے سِنّم٘رِتِ بید ابھیاس --2--	----	ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥
جہ بیَسءُ تہ نالے بیَسےَ --	----	ਜਹ ਬੈਸਉ ਤਹ ਨਾਲੇ ਬੈਸੈ ॥
سگل بھون مہِ سبل پ٘رویسےَ --	----	ਸਗਲ ਭਵਨ ਮਹਿ ਸਬਲ ਪ੍ਰਵੇਸੈ ॥
ہوچھی سرنھِ پئِیا رہنھُ ن پائی --	----	ਹੋਛੀ ਸਰਣਿ ਪਇਆ ਰਹਣੁ ਨ ਪਾਈ ॥
کہُ میِتا ہءُ کےَ پہِ جائی --3--	----	ਕਹੁ ਮੀਤਾ ਹਉ ਕੈ ਪਹਿ ਜਾਈ ॥੩॥
سُنھِ اُپدیسُ ستِگُر پہِ آئِیا --	----	ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
گُرِ ہرِ ہرِ نامُ موہِ منّت٘رُ دِرڑائِیا --	----	ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
نِج گھرِ وسِیا گُنھ گاءِ اننّتا --	----	ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
پ٘ربھُ مِلِئو نانک بھئے اچِنّتا --4--	----	ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥
گھرُ میرا اِہ نائِکِ ہماری --	----	ਘਰੁ ਮੇਰਾ ਇਹ ਨਾਇਕਿ ਹਮਾਰੀ ॥

اِہ آمرِ		ਇਹ ਆਮਰਿ
ہم گُرِ کیئے درباری --1-- رہاءُ	----	ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ
دُوجا--4--4--		ਦੂਜਾ ॥੪॥੪॥
آسا مہلا[1] 5 -- | محلا[1]--	----	ਆਸਾ ਮਹਲਾ ੫ ॥
پّرتھمے متا جِ پتّری چلاوءُ --	----	ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥
دُتیئے متا دُءِ مانُکھ پہُچاوءُ --	----	ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥
ترِتیئے متا کِچھُ کرءُ اُپائِیا --	----	ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥
مےَ سبھُ کِچھُ چھوڑِ پّربھ تُہی دھِیائِیا --1--	----	ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥
مہا انںد اچِنّت سہجائِیا --	----	ਮਹਾ ਅਨੰਦ ਅਚਿੰਤ ਸਹਜਾਇਆ ॥
دُسمن دُوت مُءے سُکھُ پائِیا --1-- رہاءُ --	----	ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥
ستِگُرِ مو کءُ دِییا اُپدیسُ --	----	ਸਤਿਗੁਰਿ ਮੋ ਕਉ ਦੀਆ ਉਪਦੇਸੁ ॥
جیءُ پِنّڈُ سبھُ ہرِ کا دیسُ --	----	ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥
جو کِچھُ کری سُ تیرا تانڑُ --	----	ਜੋ ਕਿਛੁ ਕਰੀ ਸੁ ਤੇਰਾ ਤਾਣੁ ॥
تُوںّ میری اوٹ تُوںہے دِیبانڑُ --2--	----	ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥
تُدھنو چھوڑِ جائیئے پّربھ کَیں دھرِ --	----	ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥
آن ن بییا تیری سمسرِ --	----	ਆਨ ਨ ਬੀਆ ਤੇਰੀ ਸਮਸਰਿ ॥
تیرے سیوک کءُ کِس کی کانڑِ --	----	ਤੇਰੇ ਸੇਵਕ ਕਉ ਕਿਸ ਕੀ ਕਾਣਿ ॥

ساکت بھُولا پھِرے بیبانڑ --3--	----	ਸਾਕਤੁ ਭੂਲਾ ਫਿਰੈ ਬੇਬਾਣਿ ॥੩॥
تیری وڈِیائی کہی ن جاءِ --	----	ਤੇਰੀ ਵਡਿਆਈ ਕਹੀ ਨ ਜਾਇ ॥
جہ کہ راکھِ لَیہِ گلِ لاءِ --	----	ਜਹ ਕਹ ਰਾਖਿ ਲੈਹਿ ਗਲਿ ਲਾਇ ॥
نانک داس تیری سرنڑائی --	----	ਨਾਨਕ ਦਾਸ ਤੇਰੀ ਸਰਣਾਈ ॥
پ٘ربھِ راکھی پَیج وجی وادھائی --4--5--	----	ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥
آسا مہلا[1] 5 -- | محلا[1]	Page# [372]	ਆਸਾ ਮਹਲਾ ੫ ॥
پردیس جھاگِ سئُدے کءُ آئیا --	----	ਪਰਦੇਸੁ ਝਾਗਿ ਸਉਦੇ ਕਉ ਆਇਆ ॥
وست انُوپ سُنڑی لابھائیا --	----	ਵਸਤੁ ਅਨੂਪ ਸੁਣੀ ਲਾਭਾਇਆ ॥
گُنڑ راسِ بنّھِ پلے آنی --	----	ਗੁਣ ਰਾਸਿ ਬੰਨ੍ਹਿ ਪਲੈ ਆਨੀ ॥
دیکھِ رتنُ اِہُ منُ لپٹانی --1--	----	ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥
ساہ واپاری دُیارے آئے --	----	ਸਾਹ ਵਾਪਾਰੀ ਦੁਆਰੈ ਆਏ ॥
وکھرُ کاڈھہُ سئُدا کرائے --1-- رہاءُ --	----	ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥
ساہِ پٹھائیا ساہے پاسِ --	----	ਸਾਹਿ ਪਠਾਇਆ ਸਾਹੈ ਪਾਸਿ ॥
امول رتن امولا راسِ --	----	ਅਮੋਲ ਰਤਨ ਅਮੋਲਾ ਰਾਸਿ ॥
وِسٹُ سُبھائی پائیا مِیت --	----	ਵਿਸਟੁ ਸੁਭਾਈ ਪਾਇਆ ਮੀਤ ॥
سئُدا مِلیا نہچل چِیت --2--	----	ਸਉਦਾ ਮਿਲਿਆ ਨਿਹਚਲ ਚੀਤ ॥੨॥
بھءُ نہی تسکر پئُنڑ ن پانی --	----	ਭਉ ਨਹੀ ਤਸਕਰ ਪਉਣ ਨ ਪਾਨੀ ॥
سہجِ وِہاجھی سہج لے جانی --	----	ਸਹਜਿ ਵਿਹਾਝੀ ਸਹਜਿ ਲੈ ਜਾਨੀ ॥
ست کے کھٹِئے دُکھ نہی پائیا --	----	ਸਤ ਕੈ ਖਟਿਐ ਦੁਖੁ ਨਹੀ ਪਾਇਆ ॥

سہی[1] سلامتِ گھرِ لے آئیا --3-- |	----	ਸਹੀ ਸਲਾਮਤਿ ਘਰਿ ਲੈ ਆਇਆ ॥੩॥
1صہی-		
مِلِیا لاہا بھئے انَند --	----	ਮਿਲਿਆ ਲਾਹਾ ਭਏ ਅਨੰਦ ॥
دھنّ ساہ پُورے بکھسِنّد[1] -- | 1بخشِند-	----	ਧੰਨੁ ਸਾਹ ਪੂਰੇ ਬਖਸਿੰਦ ॥
اِہُ سئُدا گُرمُکھِ کِنے وِرلے پائیا --	----	ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥
سہلی کھیپ نانکُ لے آئیا --4--6--	----	ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥
آسا مہلا[1] 5 -- | 1محلا-	----	ਆਸਾ ਮਹਲਾ ੫ ॥
گُنُ اوگنُ میرو کچھُ ن بیچارو --	----	ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
نہ دیکھِئو رُوپ رنگ سینگارو --	----	ਨਹ ਦੇਖਿਓ ਰੂਪ ਰੰਗ ਸੀਗਾਰੋ ॥
چج اچار کِچھُ بِدھِ نہی جانی --	----	ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
باہ پکرِ پِرء سیجے آنی --1--	----	ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥
سُنِبو سکھی کنّتِ ہمارو کیئلو کھسمانا --	----	ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
کرُ مستکِ دھارِ راکھِئو کرِ اپُنا کِیا جانے اِہُ لوکُ اجانا --1-- رہاءُ --	----	ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥
سُہاگُ ہمارو اب ہُنِ سوہِئو --	----	ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
کنّتُ مِلِئو میرو سبھُ دُکھُ جوہِئو --	----	ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
آگنِ میرے سوبھا چنّد --	----	ਆਗਨਿ ਮੇਰੈ ਸੋਭਾ ਚੰਦ ॥
نِس باسُرِ پِرء سنّگِ انَند --2--	----	ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥
بستر ہمارے رنگِ چلُول --	----	ਬਸਤ੍ਰ ਹਮਾਰੇ ਰੰਗਿ ਚਲੂਲ ॥

سگل آبھرنْ سوبھا کنّٹھِ پھُول --	----	ਸਗਲ ਆਭਰਣ ਸੋਭਾ ਕੰਠਿ ਫੂਲ ॥
پرِء پیکھی دِرسٹِ پاۓ سگل نِدھان --	----	ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
دُسٹ دُوت کی چُوکی کانِ --3--	----	ਦੁਸਟ ਦੂਤ ਕੀ ਚੁਕੀ ਕਾਨਿ ॥੩॥
سد کھُسِیا سدا رنّگ مانٔے --	----	ਸਦ ਖੁਸੀਆ ਸਦਾ ਰੰਗ ਮਾਣੇ ॥
نءُ نِدھِ نامُ گرِہ مہِ ترِپتانے --	----	ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
کہُ نانک جءُ پِرہِ سیِگاری --	----	ਕਹੁ ਨਾਨਕ ਜਉ ਪਿਰਹਿ ਸੀਗਾਰੀ ॥
تھِرُ سوہاگنِ سنّگِ بھتاری --4--7--	----	ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥
آسا مہلا[1] 5 -- | [1]محلا	----	ਆਸਾ ਮਹਲਾ ੫ ॥
دانُ دےءِ کرِ پُوجا کرنا --	----	ਦਾਨੁ ਦੇਇ ਕਰਿ ਪੂਜਾ ਕਰਨਾ ॥
لَیت دیت اُنّ مُوکرِ پرنا --	----	ਲੈਤ ਦੇਤ ਉਨ੍ ਮੁਕਰਿ ਪਰਨਾ ॥
جِتُ درِ تُمّ ہے برٔاہمنٔ جانٔا --	----	ਜਿਤੁ ਦਰਿ ਤੁਮ੍ ਹੈ ਬ੍ਰਾਹਮਣ ਜਾਣਾ ॥
تِتُ درِ تُوںہی ہے پچھُتانٔا --1--	----	ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥
اَیسے برٔاہمنٔ ڈُوبے بھائی --	----	ਐਸੇ ਬ੍ਰਾਹਮਣ ਡੂਬੇ ਭਾਈ ॥
نِراپرادھ چِتوہِ بُرِیائی --1-- رہاءُ --	----	ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥
انّترِ لوبھُ پھِرہِ ہلکاۓ --	----	ਅੰਤਰਿ ਲੋਭੁ ਫਿਰਹਿ ਹਲਕਾਏ ॥
نِنّدا کرہِ سِرِ بھارُ اُٹھاۓ --	----	ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥
مائِیا مُوٹھا چیتےَ ناہی --	----	ਮਾਇਆ ਮੂਠਾ ਚੇਤੈ ਨਾਹੀ ॥
بھرمے بھُولا بہُتی راہی --2--	----	ਭਰਮੇ ਭੂਲਾ ਬਹੁਤੀ ਰਾਹੀ ॥੨॥
باہرِ بھیکھ کرہِ گھنیرے --	----	ਬਾਹਰਿ ਭੇਖ ਕਰਹਿ ਘਨੇਰੇ ॥

انّترِ بِکھیا اُتری گھیرے --	----	ਅੰਤਰਿ ਬਿਖਿਆ ਉਤਰੀ ਘੇਰੇ ॥
اور اُپدسےَ آپ ن بُوجھےَ --	----	ਅਵਰ ਉਪਦੇਸੈ ਆਪਿ ਨ ਬੂਝੈ ॥
اَیسا بّراہمنٔ کہی ن سِجھےَ --3--	----	ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
مُورکھ بامنٔ پّربھُو سمالِ --	----	ਮੂਰਖ ਬਾਮਣ ਪ੍ਰਭੂ ਸਮਾਲਿ ॥
دیکھت سُنت تیرےَ ہےَ نالِ --	----	ਦੇਖਤ ਸੁਨਤ ਤੇਰੈ ਹੈ ਨਾਲਿ ॥
کہُ نانکؕ جے ہووی بھاگُ --	----	ਕਹੁ ਨਾਨਕ ਜੇ ਹੋਵੀ ਭਾਗੁ ॥
مانُ چھوڈِ گُر چرنٔی لاگُ --4--8--	----	ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
دُوکھ روگ بھۓ گتُ تن تے منُ نِرملُ ہرِ ہرِ گُنٔ گاءِ --	Page# [373]	ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥
بھۓ اننّد مِلِ سادھُو سنّگِ اب میرا منُ کت ہی ن جاءِ --1--	----	ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥
تپتِ بُجھی گُر سبدی ماءِ --	----	ਤਪਤਿ ਬੁਝੀ ਗੁਰ ਸਬਦੀ ਮਾਇ ॥
بِنسِ گِئیو تاپ سبھ سہسا گُرُ سِیتلُ مِلِئو سہجِ سُبھاءِ --1-- رہاءُ --	----	ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥
دھاوت رہے ایکُ اِکُ بُوجھِیا آءِ بسے اب نِہچلُ تھاءِ --	----	ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥
جگتُ اُدھارن سنّت تُمارے درسنُ پیکھت رہے اگھاءِ --	----	ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥

جنم دوکھ پرے میرے پاچھےَ اب پکرے نِہچلُ سادھُو پاءِ --	----	ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥
سہج دھُنِ گاوےَ منّگل منُویا اب تا کءُ پھُنِ کالُ ن کھاءِ --3--	----	ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥
کرن کارن سمرتھ ہمارے سُکھدائی میرے ہرِ ہرِ راءِ --	----	ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥
نامُ تیرا جپِ جیوےَ نانکُ اوتِ پوتِ میرےَ سنّگِ سہاءِ --9--4--	----	ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
ارڑاوےَ بِللاوےَ نِنّدکُ --	----	ਅਰੜਾਵੈ ਬਿਲਲਾਵੈ ਨਿੰਦਕੁ ॥
پاربرّہمُ پریسرُ بِسرِیا اپنٓا کیِتا پاوےَ نِنّدکُ --1-- رہاءُ --	----	ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥
جے کوئی اُس کا سنّگی ہووےَ نالے لۓ سِدھاوےَ --	----	ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥
انْہودا اجگرُ بھارُ اُٹھاۓ نِنّدکُ اگنی ماہِ جلاوےَ --1--	----	ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥
پریسر کےَ دُیارےَ جِ ہوءِ بِتیتےَ سُ نانکُ آکھِ سُنٓاوےَ --	----	ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥

بھگت جنا کءُ سدا انندُ ہےَ ہرِ کیِرتنُ گاءِ بِگساوےَ --2--10--	----	ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
ج ءُ مےَ کیِئو سگل سِیگارا --	----	ਜਉ ਮੈ ਕੀਓ ਸਗਲ ਸੀਗਾਰਾ ॥
ت ءُ بھی میرا منُ ن پتِیارا --	----	ਤਉ ਭੀ ਮੇਰਾ ਮਨੁ ਨ ਪਤੀਆਰਾ ॥
انِک سُگنّدھت تن مہِ لاوءُ --	----	ਅਨਿਕ ਸੁਗੰਧਤ ਤਨ ਮਹਿ ਲਾਵਉ ॥
اوہُ سُکھُ تِلُ سمانِ نہی پاوءُ --	----	ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥
من مہِ چِتوءُ اَیسی آسائی --	----	ਮਨ ਮਹਿ ਚਿਤਵਉ ਐਸੀ ਆਸਾਈ ॥
پ٘رِء دیکھت جِیوءُ میری مائی --1--	----	ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥
مائی کہا کرءُ اِہُ منُ ن دھِیرےَ --	----	ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥
پ٘رِء پ٘رِیتم بَیراگُ ہِرےَ --1-- رہاءُ --	----	ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥
بست٘رِ بِھوُکھن سُکھ بہُت بِسیکھےَ --	----	ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥
اوءِ بھی جانءُ کِتےَ ن لیکھےَ --	----	ਓਇ ਭੀ ਜਾਨਉ ਕਿਤੈ ਨ ਲੇਖੈ ॥
پتِ سوبھا ارُ مانُ مہتُ --	----	ਪਤਿ ਸੋਭਾ ਅਰੁ ਮਾਨੁ ਮਹਤੁ ॥
آگِیاکاری سگل جگتُ --	----	ਆਗਿਆਕਾਰੀ ਸਗਲ ਜਗਤੁ ॥
گ٘رِہُ اَیسا ہےَ سُنّدر لال --	----	ਗ੍ਰਿਹੁ ਐਸਾ ਹੈ ਸੁੰਦਰ ਲਾਲ ॥
پ٘ربھ بھاوا تا سدا نِہال --2--	----	ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥
بِنّجن بھوجن انِک پرکار --	----	ਬਿੰਜਨ ਭੋਜਨ ਅਨਿਕ ਪਰਕਾਰ ॥
رنّگ تماسے[1] بہُتُ بِستھار -- | [1]تماشے-	----	ਰੰਗ ਤਮਾਸੇ ਬਹੁਤੁ ਬਿਸਥਾਰ ॥

راج مِلکھ ار بہُت پھُرمائِس[1] -- | [1]فُرمائِس-	----	ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥
مَنُ نہی دھِراپے ترِسنا نا جائِس --	----	ਮਨੁ ਨਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ ॥
بِنُ ملبے اِہُ دِنُ ن بِہاوے --	----	ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥
ملے پِربھُو تا سبھ سُکھ پاوے --3--	----	ਮਿਲੈ ਪ੍ਰਭੁ ਤਾ ਸਭ ਸੁਖ ਪਾਵੈ ॥੩॥
کھوجت کھوجت سُنی اِہ سوءِ --	----	ਖੋਜਤ ਖੋਜਤ ਸੁਨੀ ਇਹ ਸੋਇ ॥
سادھسنگتِ بِنُ ترِئو ن کوءِ --	----	ਸਾਧਸੰਗਤਿ ਬਿਨੁ ਤਰਿਓ ਨ ਕੋਇ ॥
جِسُ مستکِ بھاگُ تِنِ ستِگُرُ پائِیا --	----	ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥
پُوری آسا منُ ترِپتائِیا --	----	ਪੂਰੀ ਆਸਾ ਮਨੁ ਤ੍ਰਿਪਤਾਇਆ ॥
پِربھ مِلِیا تا چُوکی ڈنّجھا --	----	ਪ੍ਰਭ ਮਿਲਿਆ ਤਾ ਚੂਕੀ ਡੰਝਾ ॥
نانک لدھا من تن منّجھا --4--11--	----	ਨਾਨਕ ਲਧਾ ਮਨ ਤਨ ਮੰਝਾ ॥੪॥੧੧॥
آسا مہلا[1] 5 پنّچپدے -- | [1]محلا-	----	ਆਸਾ ਮਹਲਾ ੫ ਪੰਚਪਦੇ ॥
پرتھمے تیری نیِکی جاتِ[1] -- | [1]ذاتِ-	Page# [374]	ਪ੍ਰਥਮੇ ਤੇਰੀ ਨੀਕੀ ਜਾਤਿ ॥
دُتیِیا تیری منیۓ پانْتِ --	----	ਦੁਤੀਆ ਤੇਰੀ ਮਨੀਐ ਪਾਂਤਿ ॥
ترِتیِیا تیرا سُنّدر تھانُ --	----	ਤ੍ਰਿਤੀਆ ਤੇਰਾ ਸੁੰਦਰ ਥਾਨੁ ॥
بِگڑ رُوپُ من مہِ ابھِمانُ --1--	----	ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥
سوہنی سرُوپِ سُجانْڑِ بِچکھنِ --	----	ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥
اتِ گربے موہِ پھاکی تُونّ --1-- رہاءُ --	----	ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥
اتِ سُوچی تیری پاکسال --	----	ਅਤਿ ਸੂਚੀ ਤੇਰੀ ਪਾਕਸਾਲ ॥

کرِ اِسنانُ پُوجا تِلکُ لال --	----	ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥
گلی گربہِ مُکھِ گووہِ گیان --	----	ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥
سبھِ بدھِ کھوئی لوبھِ سُیان --2--	----	ਸਭਿ ਬਿਧਿ ਖੋਈ ਲੋਭਿ ਸੁਆਨ ॥੨॥
کاپر پہرِہ بھوگہِ بھوگ --	----	ਕਾਪਰ ਪਹਿਰਹਿ ਭੋਗਹਿ ਭੋਗ ॥
آچار کرہِ سوبھا مہِ لوگ --	----	ਆਚਾਰ ਕਰਹਿ ਸੋਭਾ ਮਹਿ ਲੋਗ ॥
چویا چنّدن سُگنّدھ بِستھار --	----	ਚੋਆ ਚੰਦਨ ਸੁਗੰਧ ਬਿਸਥਾਰ ॥
سنّگی کھوٹا کرودھُ چنّڈال --3--	----	ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥
اور جونِ تیری پنِہاری --	----	ਅਵਰ ਜੋਨਿ ਤੇਰੀ ਪਨਿਹਾਰੀ ॥
اِسُ دھرتی مہِ تیری سِکداری --	----	ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥
سُئِنا رُوپا تُجھ پہِ دام --	----	ਸੁਇਨਾ ਰੁਪਾ ਤੁਝ ਪਹਿ ਦਾਮ ॥
سِیلُ بِگارِئو تیرا کام --4--	----	ਸੀਲੁ ਬਿਗਾਰਿਓ ਤੇਰਾ ਕਾਮ ॥੪॥
جا کءُ دِرسٹِ مئِیا ہرِ راءِ --	----	ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥
سا بنّدی تے لئی چھڈاءِ --	----	ਸਾ ਬੰਦੀ ਤੇ ਲਈ ਛਡਾਇ ॥
سادھسنّگِ مِلِ ہرِ رسُ پائِیا --	----	ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥
کہُ نانک سپھل اوہ کائِیا --5--	----	ਕਹੁ ਨਾਨਕ ਸਫਲ ਓਹ ਕਾਇਆ ॥੫॥
سبھِ رُوپ سبھِ سُکھ بنے سُہاگنِ --	----	ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥
اتِ سُنّدرِ بِچکھنِ تُونّ --1-- رہاءُ دُوجا --12--	----	ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥
آسا مہلا[1] 5 اِکتُکے 2 -- | [1]محلا-	----	ਆਸਾ ਮਹਲਾ ੫ ਇਕਤੁਕੇ ੨ ॥

جِیوت دِسےَ تِسُ سرپر مرنٹا --	----	ਜੀਵਤ ਦੀਸੈ ਤਿਸੁ ਸਰਪਰ ਮਰਣਾ ॥
مُیا ہووےَ تِسُ نہچلُ رہنٹا --1--	----	ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥
جِیوت مُئے مُئے سے جِیوے --	----	ਜੀਵਤ ਮੁਏ ਮੁਏ ਸੇ ਜੀਵੇ ॥
ہرِ ہرِ نامُ اوکھدھُ مُکھِ پائِیا گُر سبدی رسُ انّمرِتُ پِیوے --1-- رہاءُ --	----	ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥
کاچی مٹُکی بِنسِ بِناسا --	----	ਕਾਚੀ ਮਟੁਕੀ ਬਿਨਸਿ ਬਿਨਾਸਾ ॥
جِسُ چھُوٹےَ ترِکُٹی تِسُ نِج گھرِ واسا --2--	----	ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥
اُوچا چڑھےَ سُ پوےَ پئِیالا --	----	ਊਚਾ ਚੜੈ ਸੁ ਪਵੈ ਪਇਆਲਾ ॥
دھرنِ پڑےَ تِسُ لگےَ ن کالا --3--	----	ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥
بھّرمت پھِرے تِن کِچھُو ن پائِیا --	----	ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥
سے استھِر جِن گُر سبدُ کمائِیا --4--	----	ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥
جیءُ پِنّڈ سبھُ ہرِ کا مالُ --	----	ਜੀਉ ਪਿੰਡ ਸਭੁ ਹਰਿ ਕਾ ਮਾਲੁ ॥
نانک گُر مِلِ بھئے نِہال --5--13--	----	ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
پُتری تیری بِدھِ کرِ تھاٹی --	----	ਪੁਤਰੀ ਤੇਰੀ ਬਿਧਿ ਕਰਿ ਥਾਟੀ ॥
جانُ ستِ کرِ ہوئِگی ماٹی --1--	----	ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥
مُولُ سمالہُ اچیت گوارا --	----	ਮੂਲੁ ਸਮਾਲਹੁ ਅਚੇਤ ਗਵਾਰਾ ॥

اِتنے کےٗ تُمہ کِیا گربے --1-- رہاءُ --	----	ਇਤਨੇ ਕਉ ਤੁਮ੍ ਕਿਆ ਗਰਬੇ ॥੧॥ ਰਹਾਉ ॥
تِینِ سیر کا دِہاڑی مِہمانُ --	----	ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥
اور وستُ تُجھ پاہِ امان --2--	----	ਅਵਰ ਵਸਤੁ ਤੁਝ ਪਾਹਿ ਅਮਾਨ ॥੨॥
بِسٹا است رکتُ پرےٹے چام --	----	ਬਿਸਟਾ ਅਸਤ ਰਕਤੁ ਪਰੇਟੇ ਚਾਮ ॥
اِسُ اُوپرِ لے راکھِئو گُمان --3--	----	ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥
ایک وستُ بُوجھِ تا ہووِ پاک --	----	ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥
بِنُ بُوجھے تُوںّ سدا ناپاک --4--	----	ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥
کہُ نانک گُر کےٗ کُربانُ[1] -- | [1]قُربانُ-	----	ਕਹੁ ਨਾਨਕ ਗੁਰ ਕਉ ਕੁਰਬਾਨੁ ॥
جِس تے پائیئَ ہرِ پُرکھُ سُجانُ --14--5--	----	ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥
آسا مہلا[1] 5 اِکتُکے چئُپدے -- | [1]محلا-	----	ਆਸਾ ਮਹਲਾ ੫ ਇਕਤੁਕੇ ਚਉਪਦੇ ॥
اِک گھڑی دِنسُ موٗ کےٗ بہُتُ دِہارے --	----	ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥
منُ ن رہےَ کَیسے مِلءُ پِیارے --1--	----	ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥
اِکُ پلُ دِنسُ موٗ کےٗ کبہُ ن بِہاوےَ --	----	ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥
درسن کی منِ آس گھنیری کوئی اَیسا سنّتُ موٗ کےٗ پرِہِ مِلاوےَ --1-- رہاءُ --	Page# [375]	ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
چارِ پہر چہُ جُگہ سمانے --	----	ਚਾਰਿ ਪਹਰ ਚਹੁ ਜੁਗਹ ਸਮਾਨੇ ॥

رَینِ بھئی تب انّتُ ن جانے --2--	----	ਰੈਣਿ ਭਈ ਤਬ ਅੰਤੁ ਨ ਜਾਨੇ ॥੨॥
پنّچ دُوت مِل پِرہُ وِچھوڑی --	----	ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥
بھّرمِ بھّرمِ رووے ہاتھ پچھوڑی --3--	----	ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥
جن نانک کءُ ہرِ درسُ دِکھائِیا --	----	ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥
آتمُ چینّہِ پرم سُکھُ پائِیا --4--15--	----	ਆਤਮੁ ਚੀਨਿ੍ ਪਰਮ ਸੁਖੁ ਪਾਇਆ ॥੪॥੧੫॥
آسا مہلا[1] 5 -- | محلا[1]	----	ਆਸਾ ਮਹਲਾ ੫ ॥
ہرِ سیوا مہِ پرم نِدھانُ --	----	ਹਰਿ ਸੇਵਾ ਮਹਿ ਪਰਮ ਨਿਧਾਨੁ ॥
ہرِ سیوا مُکھِ انمّرِت نامُ --1--	----	ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥
ہرِ میرا ساتھی سنّگِ سکھائی --	----	ਹਰਿ ਮੇਰਾ ਸਾਥੀ ਸੰਗਿ ਸਖਾਈ ॥
دُکھِ سُکھِ سِمری تہ مئُجُوُدُ جمُ بپُرا مو کءُ کہا ڈرائی --1-- رہاءُ --	----	ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥
ہرِ میری اوٹ مےَ ہرِ کا تانُ --	----	ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥
ہرِ میرا سکھا من ماہِ دیبانُ --2--	----	ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥
ہرِ میری پُونّجی میرا ہرِ ویساہُ --	----	ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥
گُرمُکھِ دھنُ کھٹی ہرِ میرا ساہُ --3--	----	ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥
گُر کِرپا تے اِہ متِ آوے --	----	ਗੁਰ ਕਿਰਪਾ ਤੇ ਇਹ ਮਤਿ ਆਵੈ ॥
جن نانکُ ہرِ کےَ انکِ سماوے --16--4--	----	ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥

آسا مہلا[1] 5 -- | محلا[1]-	----	ਆਸਾ ਮਹਲਾ ੫ ॥
پّربھ ہوءِ کرِپالُ ت اِہُ من لائی --	----	ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥
ستِگُر سیوِ سبھے پھل پائی --1--	----	ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
من کِءُ بَیراگُ کرہِگا ستِگُر میرا پُورا --	----	ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥
منسا کا داتا سبھ سُکھ نِدھانُ انّمرِت سرِ سد ہی بھرپُورا --1-- رہاءُ --	----	ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
چرنْ کمل رِد انترِ دھارے --	----	ਚਰਣ ਕਮਲ ਰਿਦ ਅੰਤਰਿ ਧਾਰੇ ॥
پّرگٹی جوتِ ملے رام پیارے --2--	----	ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥
پنّچ سکھی مِلِ منگّلُ گائِیا --	----	ਪੰਚ ਸਖੀ ਮਿਲਿ ਮੰਗਲੁ ਗਾਇਆ ॥
انہد بانْی نادُ وجائِیا --3--	----	ਅਨਹਦ ਬਾਣੀ ਨਾਦੁ ਵਜਾਇਆ ॥੩॥
گُرُ نانکُ تُٹھا مِلِیا ہرِ راءِ --	----	ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥
سُکھِ رَینْ وِہانْی سہج سُبھاءِ --4--17--	----	ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
کرِ کرِپا ہرِ پرگٹی آئِیا --	----	ਕਰਿ ਕਿਰਪਾ ਹਰਿ ਪਰਗਟੀ ਆਇਆ ॥
مِلِ ستِگُر دھنُ پُورا پائِیا --1--	----	ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥
اَیسا ہرِ دھنُ سنّچِۓ بھائی --	----	ਐਸਾ ਹਰਿ ਧਨੁ ਸੰਚੀਐ ਭਾਈ ॥

بھاہِ ن جالے جلِ نہی ڈُوبے سنّگُ چھوڈِ کرِ کتہُ ن جائی --1-- رہاءُ --	----	ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
توٹِ ن آوے نِکھُٹِ ن جاءِ --	----	ਤੋਟਿ ਨ ਆਵੈ ਨਿਖੁਟਿ ਨ ਜਾਇ ॥
کھاءِ کھرچِ[1] منُ رہِیا اگھاءِ --2-- | [1]خرچِ-	----	ਖਾਇ ਖਰਚਿ ਮਨੁ ਰਹਿਆ ਅਘਾਇ ॥੨॥
سو سچُ ساہُ جِسُ گھرِ ہرِ دھنُ سنّچاݨا --	----	ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
اِسُ دھن تے سبھُ جگُ ورساݨا --3--	----	ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥
تِنِ ہرِ دھنُ پائِیا جِسُ پُرب لکھے کا لہݨا --	----	ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥
جن نانک انّتِ وار نامُ گہݨا --4--18--	----	ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جَیسے کِرساݨُ بووے کِرسانی --	----	ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥
کاچی پاکی باڈھِ پرانی --1--	----	ਕਾਚੀ ਪਾਕੀ ਬਾਢਿ ਪਰਾਨੀ ॥੧॥
جو جنمے سو جانہُ مُویا --	----	ਜੋ ਜਨਮੈ ਸੋ ਜਾਨਹੁ ਮੂਆ ॥
گووِنّد بھگتُ استھِرُ ہے تھِیا --1-- رہاءُ --	----	ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥
دِن تے سرپر پئُسی راتِ --	----	ਦਿਨ ਤੇ ਸਰਪਰ ਪਉਸੀ ਰਾਤਿ ॥

رَینڑِ گئی پھِرِ ہوءِ پربھاتِ --2--	----	ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥
مائِیا موہِ سوءِ رہے ابھاگے --	----	ਮਾਇਆ ਮੋਹਿ ਸੋਇ ਰਹੇ ਅਭਾਗੇ ॥
گُر پّرسادِ کو وِرلا جاگے --3--	----	ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥
کہُ نانکؑ گُنڑ گائِیئہِ نیت --	Page# [376]	ਕਹੁ ਨਾਨਕ ਗੁਣ ਗਾਈਅਹਿ ਨੀਤ ॥
مُکھ اُوجل ہوءِ نِرمل چِیت --4--19--	----	ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
نءُ نِدھِ تیرَے سگل نِدھان --	----	ਨਉ ਨਿਧਿ ਤੇਰੈ ਸਗਲ ਨਿਧਾਨ ॥
اِچھا پُورکُ رکھےَ نِدان --1--	----	ਇਛਾ ਪੂਰਕੁ ਰਖੈ ਨਿਦਾਨ ॥੧॥
تُوںّ میروپِیارو تا کَیسی بھُوکھا --	----	ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
تُوںّ منِ وسِیا لگےَ ن دُوکھا --1-- رہاءُ --	----	ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥
جو تُوںّ کرہِ سوئی پروانڑُ --	----	ਜੋ ਤੂੰ ਕਰਹਿ ਸੋਈ ਪਰਵਾਣੁ ॥
ساچے ساہِب[1] تیرا سچُ پھُرمانڑُ[2] --2-- | [1]صاحِب- [2]فُرمانڑُ-	----	ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥
جا تُدھُ بھاوےَ تا ہرِ گُنڑ گاءُ --	----	ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥
تیرےَ گھرِ سدا سدا ہےَ نِیاءُ --3--	----	ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥
ساچے ساہِب[1] الکھ ابھیو -- | [1]صاحِب-	----	ਸਾਚੇ ਸਾਹਿਬ ਅਲਖ ਅਭੇਵ ॥
نانکؑ لائِیا لاگا سیو --4--20--	----	ਨਾਨਕ ਲਾਇਆ ਲਾਗਾ ਸੇਵ ॥੪॥੨੦॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
نِکٹِ جیء کےَ سد ہی سنّگا --	----	ਨਿਕਟਿ ਜੀਅ ਕੈ ਸਦ ਹੀ ਸੰਗਾ ॥

کُدرتِ[1] ورتےَ رُوپ ارُ رنّگا ۔۔1۔۔ | قُدرتِ[1]۔	----	ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
کرّہےَ ن جھرُےَ نا منُ رووَنہارا ۔۔	----	ਕਰੈ ਨ ਝੁਰੈ ਨਾ ਮਨੁ ਰੋਵਨਹਾਰਾ ॥
اوِناسی اوِگتُ اگوچرُ		ਅਵਿਨਾਸੀ ਅਵਿਗਤੁ ਅਗੋਚਰੁ
سدا سلامتِ کھسمُ[1] ہمارا ۔۔1۔۔ رہاءُ ۔۔ | خصمُ[1]۔	----	ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
تیرے داسرے کءُ کِس کی کانڑِ ۔۔	----	ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
جِس کی مِیرا راکھےَ آنڑِ ۔۔2۔۔	----	ਜਿਸ ਕੀ ਮੀਰਾ ਰਾਖੈ ਆਣਿ ॥੨॥
جو لئُڈا پّربھِ کِیا اجاتِ[1] ۔۔ | ازاتِ[1]۔	----	ਜੋ ਲਉਡਾ ਪ੍ਰਭਿ ਕੀਆ ਅਜਾਤਿ ॥
تِسُ لئُڈے کءُ کِس کی تاتِ ۔۔3۔۔	----	ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
ویمُہتاجا ویپرواہُ ۔۔	----	ਵੇਮੁਹਤਾਜਾ ਵੇਪਰਵਾਹੁ ॥
نانک داس کہہُ گُر واہُ ۔۔4۔۔21۔۔	----	ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
آسا مہلا[1] 5 ۔۔ | محلا[1]۔	----	ਆਸਾ ਮਹਲਾ ੫ ॥
ہرِ رسُ چھوڈِ ہوچھےَ رسِ ماتا ۔۔	----	ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥
گھر مہِ وستُ باہرِ اُٹھِ جاتا ۔۔1۔۔	----	ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥
سُنی ن جائی سچُ انّمرِت کاتھا ۔۔	----	ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥
رارِ کرت جھوُٹھی لگِ گاتھا ۔۔1۔۔ رہاءُ ۔۔	----	ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥
وجہُ ساہِب[1] کا سیو بِرانی ۔۔ | صاحِب[1]۔	----	ਵਜਹੁ ਸਾਹਿਬ ਕਾ ਸੇਵ ਬਿਰਾਨੀ ॥
اَیسے گُنہ اچھادِئو پّرانی ۔۔2۔۔	----	ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥

تِس سِءُ لُوک جو سد ہی سنگی --	----	ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥
کامِ ن آوے سو پھِر پھِر منگّی --3--	----	ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥
کہُ نانک پّربھ دِین دئِیالا --	----	ਕਹੁ ਨਾਨਕ ਪ੍ਰਭ ਦੀਨ ਦਇਆਲਾ ॥
جِءُ بھاوے تِءُ کرِ پّرتِپالا --22--4--	----	ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
جیءپّران دھنُ ہرِ کو نامُ --	----	ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
اِیہا اُوہاں اُن سنّگِ کامُ --1--	----	ਈਹਾ ਊਹਾਂ ਉਨ ਸੰਗਿ ਕਾਮੁ ॥੧॥
بِنُ ہرِ نام اورُ سبھُ تھورا --	----	ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥
تّرِپتِ اگھاوے ہرِ درسنِ منُ مورا --1-- رہاءُ --	----	ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥
بھگتِ بھنڈّار گُرباݨی لال --	----	ਭਗਤਿ ਭੰਡਾਰ ਗੁਰਬਾਣੀ ਲਾਲ ॥
گاوت سُنت کماوت نِہال --2--	----	ਗਾਵਤ ਸੁਨਤ ਕਮਾਵਤ ਨਿਹਾਲ ॥੨॥
چرݨ کمل سِءُ لاگو مانُ --	----	ਚਰਣ ਕਮਲ ਸਿਉ ਲਾਗੋ ਮਾਨੁ ॥
ستِگُرِ تُوٹھے کینو دانُ --3--	----	ਸਤਿਗੁਰਿ ਤੂਠੈ ਕੀਨੋ ਦਾਨੁ ॥੩॥
نانک کءُ گُرِ دِیکھِیا دِینّ --	----	ਨਾਨਕ ਕਉ ਗੁਰਿ ਦੀਖਿਆ ਦੀਨ੍ ॥
پّربھ اِبناسی گھٹِ گھٹِ چِینّ --23--4--	----	ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ ॥੪॥੨੩॥
آسا مہلا[1] 5 -- | محلا[1]-	----	ਆਸਾ ਮਹਲਾ ੫ ॥

اند بِنود بھرپُرِ دھارِیا --	----	ਅਨਦ ਬਿਨੋਦ ਭਰੇਪੁਰਿ ਧਾਰਿਆ ॥
اپُنا کارجُ آپِ سوارِیا --1--	----	ਅਪੁਨਾ ਕਾਰਜੁ ਆਪਿ ਸਵਾਰਿਆ ॥੧॥
پُور سمگّری پُورے ٹھاکُر کی --	----	ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥
بھرِپُرِ دھارِ رہی سوبھ جا کی --1-- رہاۓ --	----	ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥
نامُ نِدھانُ جا کی نِرمل سوءِ --	----	ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥
آپے کرتا اورُ ن کوءِ --2--	----	ਆਪੇ ਕਰਤਾ ਅਵਰੁ ਨ ਕੋਇ ॥੨॥
جیء جنّت سبھِ تا کےَ ہاتھِ --	----	ਜੀਅ ਜੰਤ ਸਭਿ ਤਾ ਕੈ ਹਾਥਿ ॥
روِ رہِیا پّربھُ سبھ کےَ ساتھِ --3--	----	ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥
پُورا گُرُ پُوری بنّت بنّائی --	Page# [377]	ਪੂਰਾ ਗੁਰੁ ਪੂਰੀ ਬਣਤ ਬਣਾਈ ॥
نانک بھگت مِلی وڈِیائی --4--24--	----	ਨਾਨਕ ਭਗਤ ਮਿਲੀ ਵਡਿਆਈ ॥੪॥੨੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
گُر کےَ سبدِ بناوہُ اِہُ منُ --	----	ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥
گُر کا درسنُ سنّچہُ ہرِ دھنُ --1--	----	ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥
اُوتم متِ میرےَ رِدےَ تُوںّ آءُ --	----	ਊਤਮ ਮਤਿ ਮੇਰੈ ਰਿਦੈ ਤੂੰ ਆਉ ॥
دھِیاوءُ گاوءُ گُنڑ گووِنّدا اتِ پّرِیتم موہِ لاگےَ ناءُ --1-- رہاءُ --	----	ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥
تّرِپتِ اگھاونُ ساچےَ ناءِ --	----	ਤ੍ਰਿਪਤਿ ਅਘਾਵਨੁ ਸਾਚੈ ਨਾਇ ॥
اٹھسٹھِ مجنُ سنّت دھُوراءِ --2--	----	ਅਠਸਠਿ ਮਜਨੁ ਸੰਤ ਧੂਰਾਇ ॥੨॥

سبھ مہِ جانءُ کرتا ایک ــ ــ	----	ਸਭ ਮਹਿ ਜਾਨਉ ਕਰਤਾ ਏਕ ॥
سادھسنّگتِ مِل بُدھِ بِبیک ــ ــ3ــ ــ	----	ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥
داسُ سگل کا چھوڈِ ابھِمانُ ــ ــ	----	ਦਾਸੁ ਸਗਲ ਕਾ ਛੋਡਿ ਅਭਿਮਾਨੁ ॥
نانک کءُ گُرِ دِینو دانُ ــ ــ4ــ ــ25ــ ــ	----	ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥
آسا مہلا[1] 5 ــ ــ | محلا[1]	----	ਆਸਾ ਮਹਲਾ ੫ ॥
بُدھِ پّرگاس بھئی متِ پُوری ــ ــ	----	ਬੁਧਿ ਪ੍ਰਗਾਸ ਭਈ ਮਤਿ ਪੂਰੀ ॥
تا تے بِنسی دُرمتِ دُوری ــ ــ1ــ ــ	----	ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥
اَیسی گُرمتِ پائیلے ــ ــ	----	ਐਸੀ ਗੁਰਮਤਿ ਪਾਈਅਲੇ ॥
بُوڈت گھور انّدھ کُوپ مہِ نِکسِئو میرے بھائی رے ــ ــ1ــ ــ رہاءُ ــ ــ	----	ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥
مہا اگاہ اگن کا ساگرُ ــ ــ	----	ਮਹਾ ਅਗਾਹ ਅਗਨਿ ਕਾ ਸਾਗਰੁ ॥
گُرُ بوہِتھُ تارے رتناگرُ ــ ــ2ــ ــ	----	ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥
دُتر انّدھ بِکھم اِہ مائیا ــ ــ	----	ਦੁਤਰ ਅੰਧ ਬਿਖਮ ਇਹ ਮਾਇਆ ॥
گُرِ پُورےَ پرگٹُ مارگُ دِکھائیا ــ ــ3ــ ــ	----	ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥
جاپ تاپ کچھُ اُکتِ ن موری ــ ــ	----	ਜਾਪ ਤਾਪ ਕਛੁ ਉਕਤਿ ਨ ਮੋਰੀ ॥
گُر نانک سرنٰاگتِ توری ــ ــ4ــ ــ26ــ ــ	----	ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥
آسا مہلا[1] 5 تِپدے 2 ــ ــ | محلا[1]	----	ਆਸਾ ਮਹਲਾ ੫ ਤਿਪਦੇ ੨ ॥
ہرِ رسُ پیوت سد ہی راتا ــ ــ	----	ਹਰਿ ਰਸੁ ਪੀਵਤ ਸਦ ਹੀ ਰਾਤਾ ॥

آن رسا کھِن مہِ لہِ جاتا --	----	ਆਨ ਰਸਾ ਖਿਨ ਮਹਿ ਲਹਿ ਜਾਤਾ ॥
ہرِ رسُ کے ماتے منِ سدا اننّد --	----	ਹਰਿ ਰਸੁ ਕੇ ਮਾਤੇ ਮਨਿ ਸਦਾ ਅਨੰਦ ॥
آن رسا مہِ وِیاپےَ چِنّد --1--	----	ਆਨ ਰਸਾ ਮਹਿ ਵਿਆਪੈ ਚਿੰਦ ॥੧॥
ہرِ رسُ پِیوےَ المستُ متوارا --	----	ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥
آن رسا سبھِ ہوچھے رے --1-- رہاءُ --	----	ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥
ہرِ رس کی کیِمتِ[1] کہی ن جاءِ -- | [1]قیمتِ-	----	ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥
ہرِ رسُ سادھُو ہاٹِ سماءِ --	----	ਹਰਿ ਰਸੁ ਸਾਧੂ ਹਾਟਿ ਸਮਾਇ ॥
لاکھ کروری ملےَ ن کیہ --	----	ਲਾਖ ਕਰੋਰੀ ਮਿਲੈ ਨ ਕੇਹ ॥
جِسہِ پراپتِ تِس ہی دیہِ --2--	----	ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥
نانکً چاکھِ بھۓ بِسمادُ --	----	ਨਾਨਕ ਚਾਖਿ ਭਏ ਬਿਸਮਾਦੁ ॥
نانکً گُر تے آئِیا سادُ --	----	ਨਾਨਕ ਗੁਰ ਤੇ ਆਇਆ ਸਾਦੁ ॥
اِیت اُوت کت چھوڈِ ن جاءِ --	----	ਈਤ ਊਤ ਕਤ ਛੋਡਿ ਨ ਜਾਇ ॥
نانکً گِیدھا ہرِ رس ماہِ --3--27--	----	ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
کامُ کرودھُ لوبھُ موہُ مِٹاوےَ چھُٹکےَ دُرمتِ اپُنی دھاری --	----	ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥
ہوءِ نِمانڑی سیو کماوہِ تا پ٘رِیتم ہووہِ منِ پِیاری --1--	----	ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥

سُنِ سُنّدرِ سادھُو بچن اُدھاری --	----	ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥
دُوکھ بھُوکھ مٹےَ تیرو سہسا سُکھ پاوِہ تُونّ سُکھمنِ ناری --1-- رہاءُ --	----	ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥
چرنْ پکھارِ کرءُ گُر سیوا آتم سُدھُ بِکھُ تِیاس نِواری --	----	ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥
داسن کی ہوءِ داسِ داسری تا پاوِہ سوبھا ہرِ دُیاری --2--	----	ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
اِہی اچار اِہی بِئُہارا آگِیا مانِ بھگتِ ہوءِ تُمّہاری --	----	ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹਾਰੀ ॥
جو اِہُ منّتّرُ کماوےَ نانک سو بھئُجلُ پارِ اُتاری --3--28--	----	ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥
آسا مہلا[1] 5 دُپدے -- | [1]محلا-	Page# [378]	ਆਸਾ ਮਹਲਾ ੫ ਦੁਪਦੇ ॥
بھئی پراپتِ مانُکھ دیہُرِییا --	----	ਭਈ ਪਰਾਪਤਿ ਮਾਨੁਖ ਦੇਹੁਰੀਆ ॥
گوبِنّد مِلنْ کی اِہ تیری برِییا --	----	ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
اورِ کاج تیرےَ کتےَ ن کام --	----	ਅਵਰਿ ਕਾਜ ਤੇਰੈ ਕਿਤੈ ਨ ਕਾਮ ॥
مِلُ سادھسنّگتِ بھجُ کیول نام --1--	----	ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
سرنّجامِ لاگُ بھوجل ترن کےَ --	----	ਸਰੰਜਾਮਿ ਲਾਗੁ ਭਵਜਲ ਤਰਨ ਕੈ ॥

جنمُ بِرِتھا جات رنگِ مائِیا کےَ --1-- رہاءُ --	----	ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
جپُ تپُ سنّجمُ دھرمُ ن کمائِیا --	----	ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
سیوا سادھ ن جانِیا ہرِ رائِیا --	----	ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
کہُ نانک ہم نِیچ کرنّما --	----	ਕਹੁ ਨਾਨਕ ਹਮ ਨੀਚ ਕਰੰਮਾ ॥
سرنِ پرے کی راکھہُ سرما --2--29--	----	ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥
آسا مہلا[1] 5 -- | محلا[1]	----	ਆਸਾ ਮਹਲਾ ੫ ॥
تُجھ بِنُ اورُ ناہی مےَ دُوجا تُونّ میرے من ماہی --	----	ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥
تُونّ ساجنُ سنّگی پ٘ربھُ میرا کاہے جیء ڈراہی --1--	----	ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥
تُمری اوٹ تُماری آسا --	----	ਤੁਮਰੀ ਓਟ ਤੁਮਾਰੀ ਆਸਾ ॥
بَیٹھت اُوٹھت سووت جاگت وِسرُ ناہی تُونّ ساس گِراسا --1-- رہاءُ --	----	ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥
راکھُ راکھُ سرنِ پ٘ربھ اپنی اگنِ ساگر وِکرالا --	----	ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥
نانک کے سُکھداتے ستِگُر ہم تُمرے بال گُپالا --2--30--	----	ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥

آسا مہلا[1] 5 -- | محلا[1]-	----	ਆਸਾ ਮਹਲਾ ੫ ॥
ہرِ جن لینے پرّبھُو چھڈاءِ --	----	ਹਰਿ ਜਨ ਲੀਨੇ ਪ੍ਰਭੂ ਛਡਾਇ ॥
پرِّیتم سِءُ میرو منُ مانِیا تاپُ مُیا بِکھُ کھاءِ --1-- رہاءُ --	----	ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥
پالا تائُو کِچھُو ن بِیاپےَ رام نام گُن گاءِ --	----	ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥
ڈاکی کو چِتِ کِچھُو ن لاگےَ چرن کمل سرناءِ --1--	----	ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥
سنّت پرّسادِ بھۓ کِرپالا ہوۓ آپِ سہاءِ --	----	ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥
گُن نِدھان نِتِ گاوےَ نانکُ سہسا دُکھُ مِٹاءِ --2--31--	----	ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
اَئُکھدھُ کھاِئِو ہرِ کو ناءُ --	----	ਅਉਖਧੁ ਖਾਇਓ ਹਰਿ ਕੋ ਨਾਉ ॥
سُکھ پاۓ دُکھ بِنسِیا تھاءُ --1--	----	ਸੁਖ ਪਾਏ ਦੁਖ ਬਿਨਸਿਆ ਥਾਉ ॥੧॥
تاپُ گئِیا بچنِ گُر پُورے --	----	ਤਾਪੁ ਗਇਆ ਬਚਨਿ ਗੁਰ ਪੂਰੇ ॥
اندُ بھئِیا سبھِ مٹے وِسُورے --1-- رہاءُ --	----	ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥
جیء جنّت سگل سُکھُ پائِیا --	----	ਜੀਅ ਜੰਤ ਸਗਲ ਸੁਖੁ ਪਾਇਆ ॥

پاربرہمُ نانک منِ دھِیائِیا --2--32--	----	ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
بانْچھت ناہی سُ بیلا آئی --	----	ਬਾਂਛਤ ਨਾਹੀ ਸੁ ਬੇਲਾ ਆਈ ॥
بِنُ ہُکمے[1] کِءُ بُجھے بُجھائی --1-- | حکمے[1]-	----	ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥
ٹھنڈھی تاتی مِٹی کھائی --	----	ਠੰਢੀ ਤਾਤੀ ਮਿਟੀ ਖਾਈ ॥
اوہُ ن بالا بُوڈھا بھائی --1-- رہاءُ --	----	ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥
نانک داس سادھ سرنائی --	----	ਨਾਨਕ ਦਾਸ ਸਾਧ ਸਰਣਾਈ ॥
گُر پرسادِ بھءُ پارِ پرائی --2--33--	----	ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
سدا سدا آتم پرگاسُ --	----	ਸਦਾ ਸਦਾ ਆਤਮ ਪਰਗਾਸੁ ॥
سادھسنگتِ ہرِ چرنْ نِواسُ --1--	----	ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥
رام نام نِتِ جپ من میرے --	----	ਰਾਮ ਨਾਮ ਨਿਤਿ ਜਪਿ ਮਨ ਮੇਰੇ ॥
سِیتل سانْتِ سدا سُکھ پاوہِ کِلوِکھ جاہِ سبھے من تیرے --1-- رہاءُ --	----	ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥
کہُ نانک جا کے پُورن کرم --	----	ਕਹੁ ਨਾਨਕ ਜਾ ਕੇ ਪੂਰਨ ਕਰਮ ॥
ستِگُر بھیٹے پُورن پاربرہم --2--34--	----	ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥
دُوجے گھر کے چئُتِیس --	----	ਦੂਜੇ ਘਰ ਕੇ ਚਉਤੀਸ ॥
آسا مہلا[1] 5 -- | محلا[1]-	----	ਆਸਾ ਮਹਲਾ ੫ ॥

جا کا ہرِ سُیامی پّربھُ بیلی --	----	ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥
پِیڑ گئی پھِرِ نہی دُہیلی --1-- رہاءُ --	Page# [379]	ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥
کرِ کرِپا چرن سنّگِ میلی --	----	ਕਰਿ ਕਿਰਪਾ ਚਰਨ ਸੰਗਿ ਮੇਲੀ ॥
سُوکھ سہج آنند سُہیلی --1--	----	ਸੂਖ ਸਹਜ ਆਨੰਦ ਸੁਹੇਲੀ ॥੧॥
سادھسنّگِ گُنٹ گاءِ اتولی --	----	ਸਾਧਸੰਗਿ ਗੁਣ ਗਾਇ ਅਤੋਲੀ ॥
ہرِ سمرت نانک بھئی امولی --2--35--	----	ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥
آسا مہلا[1] 5 -- | محلا[1]	----	ਆਸਾ ਮਹਲਾ ੫ ॥
کام کرودھ مائِیا مد متسر اے کھیلت سبھِ جوُۓ ہارے --	----	ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥
ست سنّتوکھُ دئِیا دھرمُ سچ اِہ اپُنےَ گرِہ بھِیترِ وارے --1--	----	ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥
جنم مرن چُوکے سبھِ بھارے --	----	ਜਨਮ ਮਰਨ ਚੂਕੇ ਸਭਿ ਭਾਰੇ ॥
مِلت سنّگِ بھئِیو منُ نرملُ گرِ پُورےَ لےَ کھِن مہِ تارے --1-- رہاءُ --	----	ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥
سبھ کی رینُ ہوءِ رہےَ منُویا سگلے دِیسہِ مِیت پِیارے --	----	ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥
سبھ مدھے روِیا میرا ٹھاکرُ دانُ دیت سبھِ جیء سمہّارے --2--	----	ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹਾਰੇ ॥੨॥

ایکو ایکُ آپِ اِکُ اکےَ
اکےَ ہےَ سگلا پاسارے --

ਏਕੋ ਏਕੁ ਆਪਿ ਇਕੁ ਏਕੈ
ਏਕੈ ਹੈ ਸਗਲਾ ਪਾਸਾਰੇ ॥

جپِ جپِ ہوۓ سگل سادھ جن
ایکُ نامُ دھِیاءِ بہُتُ اُدھارے --3--

ਜਪਿ ਜਪਿ ਹੋਏ ਸਗਲ ਸਾਧ ਜਨ
ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥

گہِر گنّبھِیر بِئنّت گُسائی
انّتُ نہی کِچھُ پاراوارے --

ਗਹਿਰ ਗੰਭੀਰ ਬਿਅੰਤ ਗੁਸਾਈ
ਅੰਤੁ ਨਹੀ ਕਿਛੁ ਪਾਰਾਵਾਰੇ ॥

تُمّہری کرِپا تے گُن گاوےَ نانک
دھِیاءِ دھِیاءِ پرّبھ کءُ نمسکارے
--36--4--

ਤੁਮ੍ਹ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ
ਧਿਆਇ ਧਿਆਇ ਪ੍ਰਭ ਕਉ ਨਮਸਕਾਰੇ
॥੪॥੩੬॥

آسا مہلا[1] 5 -- | محلا[1]-

ਆਸਾ ਮਹਲਾ ੫ ॥

تُو بِئنّتُ اوِگتُ اگوچرُ
اِہُ سبھُ تیرا آکارُ --

ਤੂ ਬਿਅੰਤੁ ਅਵਿਗਤੁ ਅਗੋਚਰੁ
ਇਹੁ ਸਭੁ ਤੇਰਾ ਆਕਾਰੁ ॥

کِیا ہم جنّت کرہ چتُرائی
جاں سبھُ کِچھُ تُجھےَ مجھارِ --1--

ਕਿਆ ਹਮ ਜੰਤ ਕਰਹ ਚਤੁਰਾਈ
ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥

میرے ستِگُر اپنے بالِک راکھہُ لیِلا دھارِ --

ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ
ਧਾਰਿ ॥

دیہُ سُمتِ سدا گُݨ گاوا
میرے ٹھاکُر اگم اپار --1-- رہاءُ --

ਦੇਹੁ ਸੁਮਤਿ ਸਦਾ ਗੁਣ ਗਾਵਾ
ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥

جَیسے جننِ جٹھر مہِ پرّانی
اوہُ رہتا نام ادھارِ --

ਜੈਸੇ ਜਨਨਿ ਜਠਰ ਮਹਿ ਪ੍ਰਾਨੀ
ਓਹੁ ਰਹਤਾ ਨਾਮ ਅਧਾਰਿ ॥

انڈ کرے ساسِ ساسِ سمّھارے نا پوہے اگنارِ --2--	----	ਅਨਦੁ ਕਰੈ ਸਾਸਿ ਸਾਸਿ ਸਮ੍ਾਰੈ ਨਾ ਪੋਹੈ ਅਗਨਾਰਿ ॥੨॥
پر دھن پر دارا پر نِنّدا اِن سِءُ پرِّیت نِوارِ --	----	ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥
چرن کمل سیوی رِد انّترِ گُر پُورے کےَ آدھارِ --3--	----	ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥
گرِّہُ منّدر مہلا[1] جو دِیسہِ نا کوئی سنّگارِ -- | محلا[1]-	----	ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥
جب لگُ جیوہِ کلی کال مہِ جن نانک نامُ سمّھارِ --4--37--	----	ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਾਰਿ ॥੪॥੩੭॥
آسا گھرُ 3 مہلا[1] 5 | محلا[1]-	----	ਆਸਾ ਘਰੁ ੩ ਮਹਲਾ ੫
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
راج مِلک جوبن گرِّہ سوبھا رُوپونّتُ جویانی[1] -- | جویانی[1]-	----	ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋੁਆਨੀ ॥
بہُتُ دربُ ہستی ارُ گھوڑے لال لاکھ بےَ آنی --	----	ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥
آگےَ درگہِ کامِ ن آوےَ چھوڈِ چلے ابھِمانی --1--	----	ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥
کاہے ایک بِنا چِت لائیئےَ --	----	ਕਾਹੇ ਏਕ ਬਿਨਾ ਚਿਤੁ ਲਾਈਐ ॥

اُوٹھت بَیٹھت سووت جاگت
سدا سدا ہرِ دھیائیۓ --1-- رہاءُ --

ਉਠਤ ਬੈਠਤ ਸੋਵਤ ਜਾਗਤ
ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

مہا بچِتّر سُندّر آکھاڑے
رݨ مہِ جتے پواڑے --

ਮਹਾ ਬਚਿਤ੍ਰ ਸੁੰਦਰ ਆਖਾੜੇ
ਰਣ ਮਹਿ ਜਿਤੇ ਪਵਾੜੇ ॥

ہءُ مارءُ ہءُ بنّدھءُ چھوڑءُ
مُکھ تے ایو بباڑے --

Page# [380]

ਹਉ ਮਾਰਉ ਹਉ ਬੰਧਉ ਛੋਡਉ
ਮੁਖ ਤੇ ਏਵ ਬਬਾੜੇ ॥

آئیا ہُکمُ[1] پاربرّہم کا
چھوڑِ چلیا ایک دِہاڑے --2-- | [1]حکم۔

ਆਇਆ ਹੁਕਮੁ ਪਾਰਬ੍ਰਹਮ ਕਾ
ਛੋਡਿ ਚਲਿਆ ਏਕ ਦਿਹਾੜੇ ॥੨॥

کرم دھرم جُگتِ بہُ کرتا
کرݨَیہارُ ن جانے --

ਕਰਮ ਧਰਮ ਜੁਗਤਿ ਬਹੁ ਕਰਤਾ
ਕਰਣੈਹਾਰੁ ਨ ਜਾਨੈ ॥

اُپدیس کرےَ آپِ ن کماوےَ
تتُ سبدُ ن پچھانے --

ਉਪਦੇਸੁ ਕਰੈ ਆਪਿ ਨ ਕਮਾਵੈ
ਤਤੁ ਸਬਦੁ ਨ ਪਛਾਨੈ ॥

ناںگا آئیا ناںگو جاسی
جِءُ ہستی کھاکُ[1] چھانے --3-- |
[1]خاکُ۔

ਨਾਂਗਾ ਆਇਆ ਨਾਂਗੋ ਜਾਸੀ
ਜਿਉ ਹਸਤੀ ਖਾਕੁ ਛਾਨੈ ॥੩॥

سنّت سجن سُنہُ سبھِ میتا
جھُوٹھا ایہُ پسارا --

ਸੰਤ ਸਜਨ ਸੁਨਹੁ ਸਭਿ ਮੀਤਾ
ਝੂਠਾ ਏਹੁ ਪਸਾਰਾ ॥

میری میری کرِ کرِ ڈُوبے
کھپِ کھپِ مُۓ گوارا --

ਮੇਰੀ ਮੇਰੀ ਕਰਿ ਕਰਿ ਡੂਬੇ
ਖਪਿ ਖਪਿ ਮੁਏ ਗਵਾਰਾ ॥

گُر مِلِ نانکؔ نامُ دھِیائِیا ساچِ نامِ نِستارا ۔۔4۔۔1۔۔38۔۔	----	ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥
راگُ آسا گھرُ 5 مہلا[1] 5 | [1]محلا۔	----	ਰਾਗੁ ਆਸਾ ਘਰੁ ੫ ਮਹਲਾ ੫
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
بھّرم مہِ سوئی سگل جگت دھنّدھ انّدھ ۔۔	----	ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥
کوئُو جاگےَ ہرِ جنُ ۔۔1۔۔	----	ਕੋਊ ਜਾਗੈ ਹਰਿ ਜਨੁ ॥੧॥
مہا موہنی مگن پّرِء پّرِیتِ پّران ۔۔	----	ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥
کوئُوتِیاگےَ وِرلا ۔۔2۔۔	----	ਕੋਊ ਤਿਆਗੈ ਵਿਰਲਾ ॥੨॥
چرن کمل آنُوپ ہرِ سنّت منّت ۔۔	----	ਚਰਨ ਕਮਲ ਆਨੂਪ ਹਰਿ ਸੰਤ ਮੰਤ ॥
کوئُو لاگےَ سادھُو ۔۔3۔۔	----	ਕੋਊ ਲਾਗੈ ਸਾਧੂ ॥੩॥
نانکؔ سادھُو سنّگِ جاگے گِیان رنّگِ ۔۔	----	ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥
وڈبھاگے کِرپا ۔۔4۔۔1۔۔39۔۔	----	ਵਡਭਾਗੇ ਕਿਰਪਾ ॥੪॥੧॥੩੯॥
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
راگُ آسا گھرُ 6 مہلا[1] 5 ۔۔ | [1]محلا۔	----	ਰਾਗੁ ਆਸਾ ਘਰੁ ੬ ਮਹਲਾ ੫ ॥
جو تُدھُ بھاوےَ سو پروانا سُوکھُ سہجُ منِ سوئی ۔۔	----	ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
کرنڑ کارنڑ سمرتھ اپارا اورُ ناہی رے کوئی ۔۔1۔۔	----	ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥
تیرے جن رسکِ رسکِ گُنڑ گاوہِ ۔۔	----	ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥

مسلتِ[1] متا سِیانٹپ جن کی
جو توُنّ کرہِ کراوہِ ـــ1ـــ رہاۓ ـــ |

ਮਸਲਤਿ ਮਤਾ ਸਿਆਣਪ ਜਨ ਕੀ
ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

[1]مصلتِ۔

انمّرتُ نامُ تمارا پِیارے
سادھسنگِ رسُ پائِیا ـــ

ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ
ਸਾਧਸੰਗਿ ਰਸੁ ਪਾਇਆ ॥

ترِپتِ اگھاءِ سیئی جن پوُرے
سُکھ نِدھانُ ہرِ گائِیا ـــ2ـــ

ਤ੍ਰਿਪਤਿ ਅਘਾਇ ਸੇਈ ਜਨ ਪੂਰੇ
ਸੁਖ ਨਿਧਾਨੁ ਹਰਿ ਗਾਇਆ ॥੨॥

جا کۓ ٹیک تُمہّاری سُیامی
تا کۓ ناہی چِنّتا ـــ

ਜਾ ਕਉ ਟੇਕ ਤੁਮ੍ਹ੍ਹਾਰੀ ਸੁਆਮੀ
ਤਾ ਕਉ ਨਾਹੀ ਚਿੰਤਾ ॥

جا کۓ دئِیا تُماری ہوئی
سے ساہ بھلے بھگونّتا ـــ3ـــ

ਜਾ ਕਉ ਦਇਆ ਤੁਮਾਰੀ ਹੋਈ
ਸੇ ਸਾਹ ਭਲੇ ਭਗਵੰਤਾ ॥੩॥

بھرم موہ دھرّوہ سبھِ نِکسے
جب کا درسنُ پائِیا ـــ

ਭਰਮ ਮੋਹ ਧ੍ਰੋਹ ਸਭਿ ਨਿਕਸੇ
ਜਬ ਕਾ ਦਰਸਨੁ ਪਾਇਆ ॥

ورتنِ نامُ نانک سچُ کینا
ہرِ نامے رنگِ سمائِیا ـــ4ـــ1ـــ40ـــ

ਵਰਤਣਿ ਨਾਮੁ ਨਾਨਕ ਸਚੁ ਕੀਨਾ
ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

آسا مہلا[1] 5 ـــ | [1]محلا۔

ਆਸਾ ਮਹਲਾ ੫ ॥

جنم جنم کی ملُ دھووے پرائی
آپنا کیتا پاوے ـــ

ਜਨਮ ਜਨਮ ਕੀ ਮਲੁ ਧੋਵੈ ਪਰਾਈ
ਆਪਣਾ ਕੀਤਾ ਪਾਵੈ ॥

اِیہا سُکھُ نہی درگہ ڈھوئی
جم پُر جاءِ پچاوے ـــ1ـــ

ਈਹਾ ਸੁਖੁ ਨਹੀ ਦਰਗਹ ਢੋਈ
ਜਮ ਪੁਰਿ ਜਾਇ ਪਚਾਵੈ ॥੧॥

نِندکِ اہِلا جنمُ گوائِیا --	----	ਨਿੰਦਕਿ ਅਹਿਲਾ ਜਨਮੁ ਗਵਾਇਆ ॥
پہُچِ ن ساکےَ کاہُو باتےَ آگےَ ٹھئُر ن پائِیا --1-- رہاءُ --	----	ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥
کِرتُ پئِیا نِندک بپُرے کا کِیا اوہُ کرےَ بِچارا --	----	ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
تہا بِگُوتا جہ کوءِ ن راکھےَ اوہُ کِسُ پہِ کرے پُکارا --2--	----	ਤਹਾ ਬਿਗੁਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥
نِندک کی گتِ کتہُوں ناہی کھسمےَ[1] ایوےَ بھاݨا -- | [1]خصمےَ	Page# [381]	ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
جو جو نِنّد کرے سنّتن کی تِءُ سنّتن سُکھُ مانا --3--	----	ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥
سنّتا ٹیک تُماری سُیامی تُوں سنّتن کا سہائی --	----	ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
کہُ نانک سنّت ہرِ راکھے نِنّدک دِیۓ رُڑائی --4--2--41--	----	ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥
آسا مہلا[1] 5 -- | [1]محلا	----	ਆਸਾ ਮਹਲਾ ੫ ॥
باہرُ دھوءِ انّترُ منُ میلا دُءِ ٹھئُر اپُنے کھوۓ --	----	ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥

ایہا کامِ کرودھِ موہِ ویاپِیا آگےَ مُسِ مُسِ روۓ --1--	----	ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥
گووِند بھجن کی متِ ہے ہورا --	----	ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
ورمی ماری ساپُ ن مرئی نامُ ن سُنئی ڈورا --1-- رہاءُ --	----	ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥
مائِیا کی کِرتِ چھوڈِ گوائی بھگتی سار ن جانےَ --	----	ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
بید ساستّر کءُ ترکِن لاگا تتُ جوگُ ن پچھانےَ --2--	----	ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥
اُگھرِ گئِیا جیسا کھوٹا ڈھبُویا ندرِ سراپھا[1] آئِیا -- | [1]صرافا-	----	ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
انترجامی سبھُ کِچھُ جانےَ اُس تے کہا چھپائِیا --3--	----	ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥
کُوڑِ کپٹِ بنّچِ نِمّنُیِیادا بِنسِ گئِیا تتکالے --	----	ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
ستِ ستِ ستِ نانکِ کہِیا اپنےَ ہِردے دیکھُ سمالے --42--3--4--	----	ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥
آسا مہلا[1] 5 -- | [1]محلا-	----	ਆਸਾ ਮਹਲਾ ੫ ॥

اُدمُ کرت ہووے مَنُ نِرملُ ناچے آپُ نِوارے --	----	ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥
پنّچ جنا لے وسگتِ راکھے من مہِ ایکنّکارے --1--	----	ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥
تیرا جنُ نِرتِ کرے گُن گاوے --	----	ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥
ربابُ پکھاوج تال گھُنگھرُو انہد سبدُ وجاوے --1-- رہاءُ --	----	ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥
پّرتھمے منُ پربودھے اپنا پاچھے اور رِیجھاوے --	----	ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥
رام نام جپُ ہِردے جاپے مُکھ تے سگل سُناوے --2--	----	ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥
کر سنّگِ سادھو چرن پکھارے سنّت دھورِ تنِ لاوے --	----	ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥
منُ تنُ ارپِ دھرے گُر آگے ستِ پدارتھُ پاوے --3--	----	ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥
جو جو سُنے پیکھے لاءِ سردھا تا کا جنم مرن دُکھُ بھاگے --	----	ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥
اَیسی نِرتِ نرک نِوارے نانک گُرمُکھِ جاگے --4--4--43--	----	ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥

آسا مہلا[1] 5 -- | محلا[1]-

ਆਸਾ ਮਹਲਾ ੫ ॥

ادھم چنڈّالی بھئی بّرہمنی
سُودی تے سّریسٹائی رے --

ਅਧਮ ਚੰਡਾਲੀ ਭਈ ਬ੍ਰਹਮਣੀ
ਸੂਦੀ ਤੇ ਸ੍ਰੇਸਟਾਈ ਰੇ ॥

پاتالی آکاسی سکھنی
لہبر بُوجھی کھائی رے --1--

ਪਾਤਾਲੀ ਆਕਾਸੀ ਸਖਨੀ
ਲਹਬਰ ਬੂਝੀ ਖਾਈ ਰੇ ॥੧॥

گھر کی بِلائی اور سِکھائی
مُوسا دیکھِ ڈرائی رے --

ਘਰ ਕੀ ਬਿਲਾਈ ਅਵਰ ਸਿਖਾਈ
ਮੂਸਾ ਦੇਖਿ ਡਰਾਈ ਰੇ ॥

اج کے وسِ گُرِ کینو کیہرِ
کُوکر تِنہِ لگائی رے --1-- رہاءُ --

ਅਜ ਕੈ ਵਸਿ ਗੁਰਿ ਕੀਨੋ ਕੇਹਰਿ
ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥

باجھ تھُونیا چھپرا تھامِّہیا
نِیگھرِیا گھرُ پائیا رے --

ਬਾਝੁ ਥੂਨੀਆ ਛਪਰਾ ਥਾਮ੍ਹਿਆ
ਨੀਘਰਿਆ ਘਰੁ ਪਾਇਆ ਰੇ ॥

بِنُ جڑِیۓ لے جڑِئو جڑاوا
تھیوا اچرجُ لائیا رے --2--

ਬਿਨੁ ਜੜੀਏ ਲੈ ਜੜਿਓ ਜੜਾਵਾ
ਥੇਵਾ ਅਚਰਜੁ ਲਾਇਆ ਰੇ ॥੨॥

دادی دادِ ن پہچنہارا
چُوپی نِرنءُ پائیا رے --

ਦਾਦੀ ਦਾਦਿ ਨ ਪਹੁਚਨਹਾਰਾ
ਚੂਪੀ ਨਿਰਨਉ ਪਾਇਆ ਰੇ ॥

مالِ دُلیچےَ بیٹھی لے مِرتکُ
نَین دِکھالنُ دھائیا رے --3--

ਮਾਲਿ ਦੁਲੀਚੈ ਬੈਠੀ ਲੇ ਮਿਰਤਕੁ
ਨੈਨ ਦਿਖਾਲਨੁ ਧਾਇਆ ਰੇ ॥੩॥

سوئی اجانُ کہے مےَ جانا
جانڑہارُ ن چھانا رے --
Page# [382]
ਸੋਈ ਅਜਾਣੁ ਕਹੈ ਮੈ ਜਾਨਾ
ਜਾਨਣਹਾਰੁ ਨ ਛਾਨਾ ਰੇ ॥

کہُ نانکؚ گرِ امِءُ پِیائِیا رسکِ رسکِ بِگسانا رے --44--5--4--	----	ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
بنّدھن کاٹِ بِسارے ائُگن اپنا بِردُ سمہّارِیا --	----	ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹ੍ਹਾਰਿਆ ॥
ہوۓ کرِپال مات پِت نِیائی بارِکؚ جِءُ پرّتپارِیا --1--	----	ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥
گُرسِکھ راکھے گُر گوپالِ --	----	ਗੁਰਸਿਖ ਰਾਖੇ ਗੁਰ ਗੋਪਾਲਿ ॥
کاڈھِ لیِۓ مہا بھوجل تے اپنی ندرِ نِہالِ --1-- رہاءُ --	----	ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥
جا کےَ سِمرنِ جم تے چھُٹیِۓَ ہلتِ پلتِ سُکھُ پائیِۓَ --	----	ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥
ساسِ گِراسِ جپہُ جپُ رسنا نِیت نِیت گُنھ گائیِۓَ --2--	----	ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥
بھگتِ پ٘ریم پرم پدُ پائِیا سادھسنّگِ دُکھ ناٹھے --	----	ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥
چھِجےَ ن جاءِ کِچھُ بھءُ ن بِیاپے ہرِ دھنُ نِرملُ گاٹھے --3--	----	ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥

انتِ کال پّربھ بھئے سہائی اِت اُت راکھنہارے --	----	ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥
پّران میت ہیت دھنُ میرے نانک سد بلِہارے --4--6--45--	----	ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
جا توُنّ ساہِب[1] تا بھءُ کیہا ہءُ تُدھ بِنُ کِس سالاہی[2] -- | صاحِب[1]- سالاحی[2]-	----	ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
ایکُ توُنّ تا سبھُ کِچھُ ہے مےَ تُدھ بِنُ دوُجا ناہی --1--	----	ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥
بابا بِکھُ دیکھِیا سنّسارُ --	----	ਬਾਬਾ ਬਿਖੁ ਦੇਖਿਆ ਸੰਸਾਰੁ ॥
رکھِیا کرہُ گُسائی میرے مےَ نامُ تیرا آدھارُ --1-- رہاءُ --	----	ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥
جانٔہِ بِرتھا سبھا من کی ہورُ کِس پہِ آکھِ سُنائیۓ --	----	ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥
وِنُْ ناوے سبھُ جگُ بئُرائیا نامُ ملےَ سُکھُ پائیۓ --2--	----	ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥
کِیا کہیۓ کِس آکھِ سُنائیۓ جِ کہنا سُ پّربھ جی پاسِ --	----	ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥

سبھُ کِچھُ کِیتا تیرا ورتےَ سدا سدا تیری آس --3--	----	ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥
جے دیہِ وڈِیائی تا تیری وڈِیائی اِت اُت تُجھہِ دھِیاءُ --	----	ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥
نانک کے پرؔبھ سدا سُکھداتے مےَ تانُ تیرا اِکُ ناءُ --46--7--4--	----	ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥
آسا مہلا[1] 5 -- | محلا[1]	----	ਆਸਾ ਮਹਲਾ ੫ ॥
انمرِتُ نامُ تُمہارا ٹھاکُر ایہُ مہا رسُ جنہِ پیئو --	----	ਅੰਮ੍ਰਿਤੁ ਨਾਮੁ ਤੁਮ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥
جنم جنم چُوکے بھےَ بھارے دُرتُ بِناسِئو بھرمُ بِیئو --1--	----	ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥
درسنُ پیکھت مےَ جِیئو --	----	ਦਰਸਨੁ ਪੇਖਤ ਮੈ ਜੀਓ ॥
سُنِ کرِ بچن تُمہارے ستِگُر منُ تنُ میرا ٹھارُ تھِیئو --1-- رہاءُ --	----	ਸੁਨਿ ਕਰਿ ਬਚਨ ਤੁਮ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥
تُمہری کرِپا تے بھئِئو سادھسنگُ ایہُ کاجُ تُمہ آپِ کیِئو --	----	ਤੁਮ੍ਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ ਆਪਿ ਕੀਓ ॥
دِڑُ کرِ چرنْ گہے پرؔبھ تُمہرے سہجے بِکھِیا بھئی کھِیئو --2--	----	ਦ੍ਰਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਰੇ ਸਹਜੇ ਬਿਖਿਆ ਭਈ ਖੀਓ ॥੨॥

سُکھ نِدھان نامُ پّربھ تُمرا ایہُ اِبناسی منّترُ لیئو --	----	ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥
کرِ کِرپا موہِ ستِگُرِ دِینا تاپُ سنّتاپُ میرا بَیرُ گیئو --3--	----	ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥
دھنّنُ سُ مانُس دیہی پائی جِتُ پّربھِ اپنے میلِ لیئو --	----	ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥
دھنّنُ سُ کلِجُگُ سادھسنّگِ کِیرتنُ گائیۓَ نانکُ نامُ ادھارُ ہِیئو --4--8--47--	----	ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥
آسا مہلا[1] 5 -- | [1]محلا-	Page# [383]	ਆਸਾ ਮਹਲਾ ੫ ॥
آگےَ ہی تے سبھُ کِچھُ ہُویا اورُ کِ جاݨےَ گیانا --	----	ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥
بھُول چُوک اپنا بارِکُ بکھسِیا[1] پاربّرہم بھگوانا --1-- | [1]بخشِیا-	----	ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥
ستِگُرُ میرا سدا دئِیالا موہِ دِین کءُ راکھِ لِیا --	----	ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥
کاٹِیا روگُ مہا سُکھُ پائِیا ہرِ انمّرِتُ مُکھِ نامُ دِییا --1-- رہاءُ --	----	ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥
انِک پاپ میرے پرہرِیا بنّدھن کاٹے مُکت بھۓ --	----	ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥

اندھ کوپ مہا گھور تے
باہ پکڑِ گُرِ کاڈھِ لیئے --2--

ਅੰਧ ਕੂਪ ਮਹਾ ਘੋਰ ਤੇ
ਬਾਹ ਪਕਰਿ ਗੁਰਿ ਕਾਢਿ ਲੀਏ ॥੨॥

نِربھءُ بھئے سگل بھءُ مِٹیا
راکھے راکھنہارے --

ਨਿਰਭਉ ਭਏ ਸਗਲ ਭਉ ਮਿਟਿਆ
ਰਾਖੇ ਰਾਖਨਹਾਰੇ ॥

اَیسی داتِ تیری پّربھ میرے
کارج سگل سوارے --3--

ਐਸੀ ਦਾਤਿ ਤੇਰੀ ਪ੍ਰਭ ਮੇਰੇ
ਕਾਰਜ ਸਗਲ ਸਵਾਰੇ ॥੩॥

گُݨ نِدھان ساہِب[1] مَنِ میلا -- | [1]صاحب-

ਗੁਣ ਨਿਧਾਨ ਸਾਹਿਬ ਮਨਿ ਮੇਲਾ ॥

سرݨِ پئِیا نانک سوہیلا[1] --4--9--48--
| [1]سوہیلا-

ਸਰਣਿ ਪਇਆ ਨਾਨਕ ਸੋੁਹੇਲਾ
॥੪॥੯॥੪੮॥

آسا مہلا[1] 5 -- | [1]محلا-

ਆਸਾ ਮਹਲਾ ੫ ॥

تُوںّ وِسرہِ تاں سبھُ کو لاگو
چِیتِ آوہِ تاں سیوا --

ਤੂੰ ਵਿਸਰਹਿ ਤਾਂ ਸਭੁ ਕੋ ਲਾਗੂ
ਚੀਤਿ ਆਵਹਿ ਤਾਂ ਸੇਵਾ ॥

اورُ ن کوئُو دُوجا سُوجھےَ
ساچے الکھ ابھیوا --1--

ਅਵਰੁ ਨ ਕੋਊ ਦੂਜਾ ਸੂਝੈ
ਸਾਚੇ ਅਲਖ ਅਭੇਵਾ ॥੧॥

چِیتِ آوےَ تاں سدا دئِیالا
لوگن کیا ویچارے --

ਚੀਤਿ ਆਵੈ ਤਾਂ ਸਦਾ ਦਇਆਲਾ
ਲੋਗਨ ਕਿਆ ਵੇਚਾਰੇ ॥

بُرا بھلا کہُ کِس نو کہِیئےَ
سگلے جیء تُمّہارے --1-- رہاءُ --

ਬੁਰਾ ਭਲਾ ਕਹੁ ਕਿਸ ਨੋ ਕਹੀਐ
ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥

تیری ٹیک تیرا آدھارا ہاتھ دےءِ تُوںّ راکھِ --	----	ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
جِسُ جن اُوپرِ تیری کِرپا تِس کءُ بِپُ ن کوئُو بھاکھےَ --2--	----	ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥
اوہو سُکھُ اوہا وڈِیائی جو پّربھ جی منِ بھاݨی --	----	ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
تُوںّ دانا تُوںّ سد مِہروانا نامُ ملےَ رنّگُ ماݨی --3--	----	ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥
تُدھُ آگےَ ارداسِ[1] ہماری جیءُ پِنّڈُ سبھُ تیرا -- | [1]عرداِس-	----	ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
کہُ نانک سبھ تیری وڈِیائی کوئی ناءُ ن جاݨےَ میرا --49--10--4--	----	ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
کرِ کِرپا پّربھ انّترجامی سادھسنّگِ ہرِ پائیئےَ --	----	ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥
کھولِ کِوار دِکھالے درسنُ پُنرپِ جنمِ ن آئیئےَ --1--	----	ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥

مِلءُ پرِیتم سُیامی اپُنے سگلے دُوکھ ہرءُ رے --	----	ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥
پاربرّہمُ جِنِہ ردے ارادھِیا تا کے سنّگِ ترءُ رے --1-- رہاءُ --	----	ਪਾਰਬ੍ਰਹਮੁ ਜਿਨਿ੍ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥
مہا اُدِیان پاوک ساگر بھۓ ہرکھ سوگ مہِ بسنا --	----	ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥
ستِگُرُ بھیٹِ بھئِیا منُ نِرملُ جپِ انّمرِتُ ہرِ رسنا --2--	----	ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥
تنُ دھنُ تھاپِ کیئو سبھُ اپنا کومل بنّدھن بانْدھِیا --	----	ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥
گُر پرسادِ بھۓ جن مُکتے ہرِ ہرِ نامُ ارادھِیا --3--	----	ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥
راکھِ لیِۓ پربھِ راکھنہارے جو پربھ اپُنے بھاݨے --	----	ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥
جیءُ پِنّڈُ سبھُ تُمہرا داتے نانک سد کُرباݨے[1] --4--11--50-- |	----	ਜੀਉ ਪਿੰਡੁ ਸਭੁ ਤੁਮ੍ਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥
[1]قُرباݨے۔		
آسا مہلا[1] 5 -- | [1]محلا۔	----	ਆਸਾ ਮਹਲਾ ੫ ॥
موہ ملن نیِد تے چھُٹکی کئُن انگرہُ بھئِیو ری --	----	ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥

Page# [384]

ਮਹਾ ਮੋਹਨੀ ਤੁਧੁ ਨ ਵਿਆਪੈ
ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥

مہا موہنی تُدھ ن وِیاپے
تیرا آلسُ کہا گِئیو ری --1-- رہاءُ --

ਕਾਮੁ ਕ੍ਰੋਧ ਅਹੰਕਾਰੁ ਗਾਖਰੋ
ਸੰਜਮਿ ਕਉਨ ਛੁਟਿਓ ਰੀ ॥

کامُ کّرودھ اہنکارُ گاکھرو
سنّجمِ کئُن چھُٹیو ری --

ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ
ਸਗਲੋ ਭਵਨੁ ਲੁਟਿਓ ਰੀ ॥੧॥

سُرِ نر دیو اسُر ترّےَ گُنیا
سگلو بھونُ لُٹیو ری --1--

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ
ਕੋਈ ਹਰਿਆ ਬੂਟੁ ਰਹਿਓ ਰੀ ॥

داوا اگنِ بہُتُ ترِنْ جالے
کوئی ہرِیا بُوٹُ رہِئو ری --

ਐਸੋ ਸਮਰਥੁ ਵਰਨਿ ਨ ਸਾਕਉ
ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥

اَیسو سمرتھُ ورنِ ن ساکءُ
تا کی اُپما جات ن کہِئو ری --2--

ਕਾਜਰ ਕੋਠ ਮਹਿ ਭਈ ਨ ਕਾਰੀ
ਨਿਰਮਲ ਬਰਨੁ ਬਨਿਓ ਰੀ ॥

کاجر کوٹھ مہِ بھئی ن کاری
نِرمل برنُ بنِئو ری --

ਮਹਾ ਮੰਤ੍ਰੁ ਗੁਰ ਹਿਰਦੈ ਬਸਿਓ
ਅਚਰਜ ਨਾਮੁ ਸੁਨਿਓ ਰੀ ॥੩॥

مہا منّترُ گُر ہِردےَ بسِئو
اچرج نامُ سُنِئو ری --3--

ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ
ਅਪੁਨੈ ਚਰਣਿ ਲਗਾਈ ॥

کرِ کرِپا پّربھ ندرِ اولوکن
اپُنے چرنْ لاگئی --

ਪ੍ਰੇਮ ਭਗਤਿ ਨਾਨਕ ਸੁਖੁ ਪਾਇਆ
ਸਾਧੂ ਸੰਗਿ ਸਮਾਈ ॥੪॥੧੨॥੫੧॥

پّریم بھگتِ نانک سُکھُ پائِیا
سادھو سنگِ سمائی --4--12--51--

ੴ ਸਤਿਗੁਰ ਪ੍ਰਸਾਦਿ ॥

ੴ ستِگُر پّرسادِ --

راگُ آسا گھرُ 7 مہلا[1] 5 -- | محلا[1]-	----	ਰਾਗੁ ਆਸਾ ਘਰੁ ੭ ਮਹਲਾ ੫ ॥
لالُ چولنا تےَ تنِ سوہِیا --	----	ਲਾਲੁ ਚੋਲਨਾ ਤੈ ਤਨਿ ਸੋਹਿਆ ॥
سُرِجن بھانی تاں منُ موہِیا --1--	----	ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥
کون بنی ری تیری لالی --	----	ਕਵਨ ਬਨੀ ਰੀ ਤੇਰੀ ਲਾਲੀ ॥
کون رنّگِ توُنّ بھئی گُلالی --1-- رہاۓ --	----	ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥
تُم ہی سُنّدرِ تُمہِ سُہاگُ --	----	ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥
تُم گھرِ لالنُ تُم گھرِ بھاگُ --2--	----	ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥
توُنّ ستونّتی توُنّ پردھانِ --	----	ਤੂੰ ਸਤਵੰਤੀ ਤੂੰ ਪਰਧਾਨਿ ॥
توُنّ پرِیتم بھانی تُہی سُر گِیانِ --3--	----	ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥
پرِیتم بھانی تاں رنّگِ گُلال --	----	ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥
کہُ نانک سُبھ دِرسٹِ نِہال --4--	----	ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥
سُنِ ری سکھی اِہ ہمری گھال --	----	ਸੁਨਿ ਰੀ ਸਖੀ ਇਹ ਹਮਰੀ ਘਾਲ ॥
پربھ آپِ سیِگارِ سوارنہار --1-- رہاۓ دوُجا --1--52--	----	ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
دوُکھُ گھنو جب ہوتے دوُرِ --	----	ਦੂਖੁ ਘਨੋ ਜਬ ਹੋਤੇ ਦੂਰਿ ॥
اب مسلتِ[1] موہِ مِلی ہدوُرِ[2] --1-- | [1]مصلتِ- [2]حدوُر-	----	ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥
چُکا نِہورا سکھی سہیری --	----	ਚੁਕਾ ਨਿਹੋਰਾ ਸਖੀ ਸਹੇਰੀ ॥

بھرمُ گئیا گُرِ پِر سنّگِ میری --1-- رہاءُ --	----	ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥
نِکٹِ آنِ پرِّء سیج دھری --	----	ਨਿਕਟਿ ਆਨਿ ਪ੍ਰਿਅ ਸੇਜ ਧਰੀ ॥
کانِ کڈھن تے چھُوٹِ پری --2--	----	ਕਾਨਿ ਕਢਨ ਤੇ ਛੂਟਿ ਪਰੀ ॥੨॥
مندّرِ میرے سبدِ اُجارا --	----	ਮੰਦਰਿ ਮੇਰੈ ਸਬਦਿ ਉਜਾਰਾ ॥
اند بنودی کھسمُ[1] ہمارا --3-- | [1] خصمُ	----	ਅਨਦ ਬਿਨੋਦੀ ਖਸਮੁ ਹਮਾਰਾ ॥੩॥
مستکِ بھاگُ مےَ پِرُ گھرِ آئیا --	----	ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥
تھِرُ سوہاگُ نانک جن پائیا --4--2--53--	----	ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥
آسا مہلا[1] 5 -- | [1] محلا	----	ਆਸਾ ਮਹਲਾ ੫ ॥
ساچِ نامِ میرا منُ لاگا --	----	ਸਾਚਿ ਨਾਮਿ ਮੇਰਾ ਮਨੁ ਲਾਗਾ ॥
لوگن سِءُ میرا ٹھاٹھا باگا --1--	----	ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥
باہرِ سُوتُ سگل سِءُ مئُلا --	----	ਬਾਹਰਿ ਸੂਤੁ ਸਗਲ ਸਿਉ ਮਉਲਾ ॥
الِپتُ رہءُ جَیسے جل مہِ کئُلا --1-- رہاءُ --	----	ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥
مُکھ کی بات سگل سِءُ کرتا --	----	ਮੁਖ ਕੀ ਬਾਤ ਸਗਲ ਸਿਉ ਕਰਤਾ ॥
جیء سنّگِ پربھُ اپُنا دھرتا --2--	----	ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥
دیِسِ آوت ہے بہُتُ بھیِہالا --	----	ਦੀਸਿ ਆਵਤ ਹੈ ਬਹੁਤੁ ਭੀਹਾਲਾ ॥
سگل چرن کی اِہُ منُ رالا --3--	----	ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥

نانکؔ جنِ گُرُ پُورا پائِیا ۔۔	----	ਨਾਨਕ ਜਨਿ ਗੁਰੁ ਪੂਰਾ ਪਾਇਆ ॥
انّترِ باہرِ ایکُ دِکھائِیا ۔۔4۔۔3۔۔54۔۔	Page# [385]	ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥
آسا مہلا[1] 5 ۔۔ | محلا[1]۔	----	ਆਸਾ ਮਹਲਾ ੫ ॥
پاوتُ رلِیا جوبنِ بلِیا ۔۔	----	ਪਾਵਤੁ ਰਲੀਆ ਜੋਬਨਿ ਬਲੀਆ ॥
نام بِنا ماٹی سنّگِ رلِیا ۔۔1۔۔	----	ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥
کان کُنّڈلِیا بسترّ اوڈھلِیا ۔۔	----	ਕਾਨ ਕੁੰਡਲੀਆ ਬਸਤ੍ਰ ਓਢਲੀਆ ॥
سیج سُکھلِیا منِ گربلِیا ۔۔1۔۔ رہاءُ ۔۔	----	ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥
تلےَ کنّچرِیا سِرِ کنِک چھترِیا ۔۔	----	ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥
ہرِ بھگتِ بِنا لے دھرنِ گڈلِیا ۔۔2۔۔	----	ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥
رُوپ سُنّدرِیا انِک اِسترِیا ۔۔	----	ਰੂਪ ਸੁੰਦਰੀਆ ਅਨਿਕ ਇਸਤਰੀਆ ॥
ہرِ رس بِنُ سبھِ سُیاد پھکرِیا ۔۔3۔۔	----	ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥
مائِیا چھلِیا بِکار بِکھلِیا ۔۔	----	ਮਾਇਆ ਛਲੀਆ ਬਿਕਾਰ ਬਿਖਲੀਆ ॥
سرنِ نانک پ٘ربھ پُرکھ دئِیلِیا ۔۔4۔۔4۔۔55۔۔	----	ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥
آسا مہلا[1] 5 ۔۔ | محلا[1]۔	----	ਆਸਾ ਮਹਲਾ ੫ ॥
ایکُ بگیِچا پیڈ گھن کرِیا ۔۔	----	ਏਕੁ ਬਗੀਚਾ ਪੇਡ ਘਨ ਕਰਿਆ ॥
انّم٘رِت نامُ تہا مہِ پھلِیا ۔۔1۔۔	----	ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥
اَیسا کرہُ بیِچارُ گِیانی ۔۔	----	ਐਸਾ ਕਰਹੁ ਬੀਚਾਰੁ ਗਿਆਨੀ ॥

جا تے پائیۓ پدُ نِربانی --	----	ਜਾ ਤੇ ਪਾਈਐ ਪਦੁ ਨਿਰਬਾਨੀ ॥
آسِ پاسِ بِکھُویا کے کُنّٹا بیچِ انّمرِتُ ہے بھائی رے --1-- رہاءُ --	----	ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥
سِنّچنہارے ایکےَ مالی --	----	ਸਿੰਚਨਹਾਰੇ ਏਕੈ ਮਾਲੀ ॥
کھبرِ[1] کرتُ ہےَ پات پت ڈالی --2-- | [1]خبر-	----	ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥
سگل بنسپتِ آنِ جڑائی --	----	ਸਗਲ ਬਨਸਪਤਿ ਆਣਿ ਜੜਾਈ ॥
سگلی پھُولی نِپھل ن کائی --3--	----	ਸਗਲੀ ਫੂਲੀ ਨਿਫਲ ਨ ਕਾਈ ॥੩॥
انّمرِت پھلُ نامُ جِنِ گُر تے پائِیا --	----	ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥
نانک داس تری تِنِ مائِیا --56--5--4--	----	ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
راج لِیلا تیرے نامِ بنائی --	----	ਰਾਜ ਲੀਲਾ ਤੇਰੈ ਨਾਮਿ ਬਨਾਈ ॥
جوگُ بنِیا تیرا کِیرتنُ گائی --1--	----	ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥
سرب سُکھا بنے تیرےَ اولّہے --	----	ਸਰਬ ਸੁਖਾ ਬਨੇ ਤੇਰੈ ਓਲ੍ਹੈ ॥
بھّرم کے پردے ستِگُر کھولّہے --1-- رہاءُ --	----	ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹੇ ॥੧॥ ਰਹਾਉ ॥
ہُکمُ[1] بُوجھِ رنّگ رس مانٹے -- | [1]حُکم-	----	ਹੁਕਮੁ ਬੁਝਿ ਰੰਗ ਰਸ ਮਾਣੇ ॥
ستِگُر سیوا مہا نِربانٹے --2--	----	ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥

جِنِ تُوںّ جاتا سو گِرست اُداسی پرواݨُ ــ	----	ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥
نامِ رتا سوئی نِرباݨُ ــ2ــ	----	ਨਾਮਿ ਰਤਾ ਸੋਈ ਨਿਰਬਾਣੁ ॥੨॥
جا کءُ مِلِئو نامُ نِدھانا ــ	----	ਜਾ ਕਉ ਮਿਲਿਓ ਨਾਮੁ ਨਿਧਾਨਾ ॥
بھنتِ نانک تا کا پُور کھجانا[1] ــ4ــ6ــ57ــ | [1]خزانا۔	----	ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥
آسا مہلا[1] 5 ــ | [1]محلا۔	----	ਆਸਾ ਮਹਲਾ ੫ ॥
تیِرتھِ جاءُ ت ہءُ ہءُ کرتے ــ	----	ਤੀਰਥਿ ਜਾਉ ਤ ਹਉ ਹਉ ਕਰਤੇ ॥
پنّڈِت پُوچھءُ ت مائِیا راتے ــ1ــ	----	ਪੰਡਿਤ ਪੂਛਉ ਤ ਮਾਇਆ ਰਾਤੇ ॥੧॥
سو استھانُ بتاوہُ مِیتا ــ	----	ਸੋ ਅਸਥਾਨੁ ਬਤਾਵਹੁ ਮੀਤਾ ॥
جا کےَ ہرِ ہرِ کیِرتنُ نِیتا ــ1ــ رہاءُ ــ	----	ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥
ساستّربید پاپ پُنّن وِیچار ــ	----	ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥
نرکِ سُرگِ پھِرِ پھِرِ اُئتار ــ2ــ	----	ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥
گِرست مہِ چِنّت اُداس اہنّکار ــ	----	ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
کرم کرت جی ء کءُ جنّجار[1] ــ3ــ | [1]زنّجار۔	----	ਕਰਮ ਕਰਤ ਜੀਅ ਕਉ ਜੰਜਾਰ ॥੩॥
پّربھ کِرپا تے منُ وسِ آئِیا ــ	----	ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥
نانک گُرمُکھِ تری تِنِ مائِیا ــ4ــ	----	ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥
سادھسنّگِ ہرِ کیِرتنُ گائیِۓ ــ	----	ਸਾਧਸੰਗਿ ਹਰਿ ਕੀਰਤਨੁ ਗਾਈਐ ॥

اِہُ استھانُ گُرُو تے پائیۓَ --1-- رہاۓُ دُوجا --7--58--	----	ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
گھر مہِ سُوکھ باہرِ پھُنِ سُوکھا --	----	ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥
ہرِ سِمرت سگل بِناسے دُوکھا --1--	----	ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥
سگل سُوکھ جاں تُوںّ چِتِ آوَیں --	----	ਸਗਲ ਸੂਖ ਜਾਂ ਤੂੰ ਚਿਤਿ ਆਵੈਂ ॥
سو نامُ جپےَ جو جنُ تُدھُ بھاوےَ --1-- رہاۓُ --	Page# [386]	ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥
تنُ منُ سِیتلُ جپِ نامُ تیرا --	----	ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥
ہرِ ہرِ جپت ڈھہےَ دُکھ ڈیرا --2--	----	ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥
ہُکمُ[1] بُوجھےَ سوئی پروانُ -- | [1]حُکمُ-	----	ਹੁਕਮੁ ਬੂਝੈ ਸੋਈ ਪਰਵਾਨੁ ॥
ساچُ سبدُ جا کا نِیسانُ[1] --3-- | [1]نِیشانُ-	----	ਸਾਚੁ ਸਬਦੁ ਜਾ ਕਾ ਨੀਸਾਨੁ ॥੩॥
گُرِ پُورےَ ہرِ نامُ دِرڑائِیا --	----	ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥
بھنتِ نانکُ میرےَ منِ سُکھُ پائِیا --59--8--4--	----	ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جہا پٹھاوہُ تہ تہ جائِیں --	----	ਜਹਾ ਪਠਾਵਹੁ ਤਹ ਤਹ ਜਾਈ ॥
جو تُم دیہُ سوئی سُکھُ پائِیں --1--	----	ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥
سدا چیرے گووِنّد گوسائی --	----	ਸਦਾ ਚੇਰੇ ਗੋਵਿੰਦ ਗੋਸਾਈ ॥

تُمّہری کرِپا تے ترِپتِ اگھائِیں --1-- رہاءُ --	----	ਤੁਮ੍ਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ ॥
تُمرا دِییا پَینّہءُ کھائِیں --	----	ਤੁਮਰਾ ਦੀਆ ਪੈਨ੍ਉ ਖਾਈ ॥
تءُ پّرسادِ پّربھ سُکھی ولائِیں --2--	----	ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥
من تن انّترِ تُجھے دھِیائِیں --	----	ਮਨ ਤਨ ਅੰਤਰਿ ਤੁਝੈ ਧਿਆਈ ॥
تُمّہرے لوے ن کوئُو لائِیں --3--	----	ਤੁਮ੍ਰੈ ਲਵੈ ਨ ਕੋਊ ਲਾਈ ॥੩॥
کہُ نانک نِت اِوے دھِیائِیں --	----	ਕਹੁ ਨਾਨਕ ਨਿਤ ਇਵੈ ਧਿਆਈ ॥
گتِ ہووے سنّتہ لگِ پائِیں --60--9--4--	----	ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
اُوٹھت بَیٹھت سووت دھِیائیِۓ --	----	ਊਠਤ ਬੈਠਤ ਸੋਵਤ ਧਿਆਈਐ ॥
مارگِ چلت ہرے ہرِ گائیِۓ --1--	----	ਮਾਰਗਿ ਚਲਤ ਹਰੇ ਹਰਿ ਗਾਈਐ ॥੧॥
سّرون سُنیِجے انّمرِت کتھا --	----	ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥
جاسُ سُنی منِ ہوءِ اننّدا دُوکھ روگ من سگلے لتھا --1-- رہاءُ --	----	ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥
کارجِ کامِ باٹ گھاٹ جپیِجے --	----	ਕਾਰਜਿ ਕਾਮਿ ਬਾਟ ਘਾਟ ਜਪੀਜੈ ॥
گُر پّرسادِ ہرِ انّمرِتُ پیِجے --2--	----	ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥
دِنسُ رَینِ ہرِ کیِرتنُ گائیِۓ --	----	ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥

سو جنُ جم کی واٹ ن پائیۓ --3--	----	ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥
آٹھ پہر جِسُ وِسرِہِ ناہی --	----	ਆਠ ਪਹਰ ਜਿਸੁ ਵਿਸਰਹਿ ਨਾਹੀ ॥
گتِ ہووے نانکؔ تِسُ لگِ پائی --61--10--4--	----	ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥
آسا مہلا[1] 5 -- | محلا[1]	----	ਆਸਾ ਮਹਲਾ ੫ ॥
جا کے سِمرنِ سُوکھ نِواسُ --	----	ਜਾ ਕੈ ਸਿਮਰਨਿ ਸੂਖ ਨਿਵਾਸੁ ॥
بھئی کلیانْ دُکھ ہووت ناسُ --1--	----	ਭਈ ਕਲਿਆਣ ਦੁਖ ਹੋਵਤ ਨਾਸੁ ॥੧॥
اندُ کرہُ پربھ کے گُن گاوہُ --	----	ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥
ستِگُرُ اپنا سد سدا مناوہُ --1-- رہاءُ --	----	ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥
ستِگُر کا سچُ سبدُ کماوہُ --	----	ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥
تھِرُ گھرِ بَیٹھے پربھُ اپنا پاوہُ --2--	----	ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥
پر کا بُرا ن راکھہُ چیِت --	----	ਪਰ ਕਾ ਬੁਰਾ ਨ ਰਾਖਹੁ ਚੀਤ ॥
تُم کءُ دُکھُ نہی بھائی مِیت --3--	----	ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥
ہرِ ہرِ تنّتُ منّتُ گُرِ دِینّہا --	----	ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹਾ ॥
اِہُ سُکھُ نانکؔ اندِنُ چِینّہا --62--11--4--	----	ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹਾ ॥੪॥੧੧॥੬੨॥
آسا مہلا[1] 5 -- | محلا[1]	----	ਆਸਾ ਮਹਲਾ ੫ ॥
جِسُ نیِچ کءُ کوئی ن جانےَ --	----	ਜਿਸੁ ਨੀਚ ਕਉ ਕੋਈ ਨ ਜਾਨੈ ॥
نامُ جپت اُہُ چہُ کُنّٹ مانےَ --1--	----	ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

درسنُ ماگءُ دیہِ پیارے --	----	ਦਰਸਨੁ ਮਾਗਉ ਦੇਹਿ ਪਿਆਰੇ ॥
تُمری سیوا کئُن کئُن ن تارے --1-- رہاءُ --	----	ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥
جا کےَ نِکٹِ ن آوےَ کوئی --	----	ਜਾ ਕੈ ਨਿਕਟਿ ਨ ਆਵੈ ਕੋਈ ॥
سگل سّرِسٹِ اُیا کے چرن ملِ دھوئی --2--	----	ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥
جو پّرانی کاہُو ن آوت کام --	----	ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥
سنّت پّرسادِ تا کو جپیِئےَ نام --3--	----	ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥
سادھسنّگِ من سووت جاگے --	----	ਸਾਧਸੰਗਿ ਮਨ ਸੋਵਤ ਜਾਗੇ ॥
تب پّربھ نانک مِٹھے لاگے --63--12--4--	----	ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
ایکو ایکی نَین نِہارءُ --	----	ਏਕੋ ਏਕੀ ਨੈਨ ਨਿਹਾਰਉ ॥
سدا سدا ہرِ نامُ سمّہارءُ --1--	----	ਸਦਾ ਸਦਾ ਹਰਿ ਨਾਮੁ ਸਮ੍ਾਰਉ ॥੧॥
رام راما راما گُن گاوءُ --	Page# [387]	ਰਾਮ ਰਾਮਾ ਰਾਮਾ ਗੁਨ ਗਾਵਉ ॥
سنّت پّرتاپِ سادھ کےَ سنّگے ہرِ ہرِ نامُ دھِیاوءُ رے --1-- رہاءُ --	----	ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥
سگل سمگّری جا کےَ سُوتِ پروئی --	----	ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥
گھٹ گھٹ انّترِ روِیا سوئی --2--	----	ਘਟ ਘਟ ਅੰਤਰਿ ਰਵਿਆ ਸੋਈ ॥੨॥

اوپتِ پرلءُ کھِن مہِ کرتا ۔۔	----	ਓਪਤਿ ਪਰਲਉ ਖਿਨ ਮਹਿ ਕਰਤਾ ॥
آپ الیپا نِرگُنُ رہتا ۔۔3۔۔	----	ਆਪਿ ਅਲੇਪਾ ਨਿਰਗੁਨੁ ਰਹਤਾ ॥੩॥
کرن کراون انّترجامی ۔۔	----	ਕਰਨ ਕਰਾਵਨ ਅੰਤਰਜਾਮੀ ॥
انّد کرےَ نانک کا سُیامی ۔۔4۔۔13۔۔64۔۔	----	ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥
آسا مہلا[1] 5 ۔۔ | محلا[1]۔	----	ਆਸਾ ਮਹਲਾ ੫ ॥
کوٹِ جنم کے رہے بھوارے ۔۔	----	ਕੋਟਿ ਜਨਮ ਕੇ ਰਹੇ ਭਵਾਰੇ ॥
دُلبھ دیہ جِیتی نہی ہارے ۔۔1۔۔	----	ਦੁਲਭ ਦੇਹ ਜੀਤੀ ਨਹੀ ਹਾਰੇ ॥੧॥
کِلبکھ بِناسے دُکھ درد دُورِ ۔۔	----	ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥
بھۓپُنیت سنّتن کی دھُورِ ۔۔1۔۔ رہاءُ ۔۔	----	ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥
پّربھ کے سنّت اُدھارن جوگ ۔۔	----	ਪ੍ਰਭ ਕੇ ਸੰਤ ਉਧਾਰਨ ਜੋਗ ॥
تِسُ بھیٹے جِسُ دھُرِ سنّجوگ ۔۔2۔۔	----	ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥
مِن آننّدُ منّترُ گُرِ دِییا ۔۔	----	ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥
ترِّسن بُجھی منُ نِہچلُ تھِیا ۔۔3۔۔	----	ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥
نامُ پدارتھُ نءُ نِدھِ سِدھِ ۔۔	----	ਨਾਮੁ ਪਦਾਰਥੁ ਨਉ ਨਿਧਿ ਸਿਧਿ ॥
نانک گُر تے پائی بُدھِ ۔۔4۔۔14۔۔65۔۔	----	ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥
آسا مہلا[1] 5 ۔۔ | محلا[1]۔	----	ਆਸਾ ਮਹਲਾ ੫ ॥
مِٹی تِیاس اِگیان انّدھیرے ۔۔	----	ਮਿਟੀ ਤਿਆਸ ਅਗਿਆਨ ਅੰਧੇਰੇ ॥

سادھ سیوا اگھ کٹے گھنیرے --1--	----	ਸਾਧ ਸੇਵਾ ਅਘ ਕਟੇ ਘਨੇਰੇ ॥੧॥
سُوکھ سہج آننّدُ گھنا --	----	ਸੂਖ ਸਹਜ ਆਨੰਦੁ ਘਨਾ ॥
گُر سیوا تے بھئے من نِرمل ہرِ ہرِ ہرِ ہرِ نامُ سُنا --1-- رہاءُ --	----	ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥
بِنسِئو من کا مُورکھُ ڈھیٹھا --	----	ਬਿਨਸਿਓ ਮਨ ਕਾ ਮੂਰਖੁ ਢੀਠਾ ॥
پرّبھ کا بھاݨا لاگا میٹھا --2--	----	ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥
گُر پُورے کے چرݨ گہے --	----	ਗੁਰ ਪੂਰੇ ਕੇ ਚਰਣ ਗਹੇ ॥
کوٹِ جنم کے پاپ لہے --3--	----	ਕੋਟਿ ਜਨਮ ਕੇ ਪਾਪ ਲਹੇ ॥੩॥
رتن جنمُ اِہُ سپھل بھِئیا --	----	ਰਤਨ ਜਨਮੁ ਇਹੁ ਸਫਲ ਭਇਆ ॥
کہُ نانک پرّبھ کری مِئیا --4--15--66--	----	ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
ستِگُرُ اپنا سد سدا سمہّارے --	----	ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾਰੇ ॥
گُر کے چرن کیس سنّگِ جھارے --1--	----	ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥
جاگُ رے من جاگنہارے --	----	ਜਾਗੁ ਰੇ ਮਨ ਜਾਗਨਹਾਰੇ ॥
بِنُ ہرِ اورُ ن آوِس کاما جھُوٹھا موہُ مِتھِیا پسارے --1-- رہاءُ --	----	ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
گُر کی باݨی سِءُ رنّگُ لاءِ --	----	ਗੁਰ ਕੀ ਬਾਣੀ ਸਿਉ ਰੰਗੁ ਲਾਇ ॥

گُرُ کِرپالُ ہوءِ دُکھُ جاءِ --2--	----	ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥
گُر بِنُ دُوجا ناہی تھاءُ --	----	ਗੁਰ ਬਿਨੁ ਦੂਜਾ ਨਾਹੀ ਥਾਉ ॥
گُرُ داتا گُرُ دیوےَ ناءُ --3--	----	ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥
گُرُ پاربرّہمُ پریسرُ آپِ --	----	ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥
آٹھ پہر نانک گُر جاپِ --67--16--4--	----	ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
آپے پیڈُ بِستھاری ساکھ --	----	ਆਪੇ ਪੇਡੁ ਬਿਸਥਾਰੀ ਸਾਖ ॥
اپنی کھیتی آپے راکھ --1--	----	ਅਪਨੀ ਖੇਤੀ ਆਪੇ ਰਾਖ ॥੧॥
جت کت پیکھءُ ایکےَ اوہی --	----	ਜਤ ਕਤ ਪੇਖਉ ਏਕੈ ਓਹੀ ॥
گھٹ گھٹ انّترِ آپے سوئی --1-- رہاءُ --	----	ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥
آپے سُورُ کِرنٹ بِستھارُ --	----	ਆਪੇ ਸੂਰੁ ਕਿਰਣਿ ਬਿਸਥਾਰੁ ॥
سوئی گُپتُ سوئی آکارُ --2--	----	ਸੋਈ ਗੁਪਤੁ ਸੋਈ ਆਕਾਰੁ ॥੨॥
سرگُنٹ نِرگُنٹ تھاپےَ ناءُ --	----	ਸਰਗੁਣ ਨਿਰਗੁਣ ਥਾਪੈ ਨਾਉ ॥
دُہ مِلِ ایکےَ کینو ٹھاءُ --3--	----	ਦੁਹ ਮਿਲਿ ਏਕੈ ਕੀਨੋ ਠਾਉ ॥੩॥
کہُ نانک گُرِ بھرّمُ بھءُ کھوئیا --	----	ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥
اند رُوپُ سبھُ نَین الوئیا --68--17--4--	----	ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥

آسا مہلا[1] 5 ـــ | [1]محلاـ	----	ਆਸਾ ਮਹਲਾ ੫ ॥
اُکتِ سِیانپ کِچھُو ن جانا ـــ	----	ਉਕਤਿ ਸਿਆਨਪ ਕਿਛੂ ਨ ਜਾਨਾ ॥
دِنُ رَینِڑ تیرا نامُ وکھانا ـــ1ـــ	Page# [388]	ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥
مے نِرگُن گُنڑُ ناہی کوءِ ـــ	----	ਮੈ ਨਿਰਗੁਨ ਗੁਣੁ ਨਾਹੀ ਕੋਇ ॥
کرن کراونہار پّربھ سوءِ ـــ1ـــ رہاءُ ـــ	----	ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥
مُورکھ مُگدھ اگیان اوِیچاری ـــ	----	ਮੂਰਖ ਮੁਗਧ ਅਗਿਆਨ ਅਵੀਚਾਰੀ ॥
نام تیرے کی آس منِ دھاری ـــ2ـــ	----	ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥
جپُ تپُ سنّجمُ کرم ن سادھا ـــ	----	ਜਪੁ ਤਪੁ ਸੰਜਮੁ ਕਰਮ ਨ ਸਾਧਾ ॥
نامُ پّربھُو کا منہِ ارادھا ـــ3ـــ	----	ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥
کِچھُو ن جانا متِ میری تھوری ـــ	----	ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥
بِنوتِ نانک اوٹ پّربھ توری ـــ4ـــ18ـــ69ـــ	----	ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥
آسا مہلا[1] 5 ـــ | [1]محلاـ	----	ਆਸਾ ਮਹਲਾ ੫ ॥
ہرِ ہرِ اکھر دُءِ اِہ مالا ـــ	----	ਹਰਿ ਹਰਿ ਅਖਰ ਦੁਇ ਇਹ ਮਾਲਾ ॥
جپت جپت بھۓ دِین دئِیالا ـــ1ـــ	----	ਜਪਤ ਜਪਤ ਭਏ ਦੀਨ ਦਇਆਲਾ ॥੧॥
کرءُ بینتی ستِگُر اپُنی ـــ	----	ਕਰਉ ਬੇਨਤੀ ਸਤਿਗੁਰ ਅਪੁਨੀ ॥
کرِ کِرپا راکھہُ سرنڑائی		ਕਰਿ ਕਿਰਪਾ ਰਾਖਹੁ ਸਰਣਾਈ
مو کءُ دیہُ ہرے ہرِ جپنی ـــ1ـــ رہاءُ ـــ	----	ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥

ہرِ مالا اُر انّترِ دھارے --	----	ਹਰਿ ਮਾਲਾ ਉਰ ਅੰਤਰਿ ਧਾਰੈ ॥
جنم مرنٹ کا دُوکھُ نِوارے --2--	----	ਜਨਮ ਮਰਣ ਕਾ ਦੂਖੁ ਨਿਵਾਰੈ ॥੨॥
ہِردے سمالے مُکھِ ہرِ ہرِ بولے --	----	ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥
سو جنُ اِت اُت کتہِ ن ڈولے --3--	----	ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥
کہُ نانک جو راچے ناءِ --	----	ਕਹੁ ਨਾਨਕ ਜੋ ਰਾਚੈ ਨਾਇ ॥
ہرِ مالا تا کے سنّگِ جاءِ --70--19--4--	----	ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جِس کا سبھُ کِچھُ تِس کا ہوءِ --	----	ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥
تِس جن لیپُ ن بِیاپے کوءِ --1--	----	ਤਿਸ ਜਨ ਲੇਪੁ ਨ ਬਿਆਪੈ ਕੋਇ ॥੧॥
ہرِ کا سیوکُ سد ہی مُکتا --	----	ਹਰਿ ਕਾ ਸੇਵਕੁ ਸਦ ਹੀ ਮੁਕਤਾ ॥
جو کِچھُ کرے سوئی بھل جن کے اتِ نِرمل داس کی جُگتا --1-- رہاءُ --	----	ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥
سگل تِیاگِ ہرِ سرنٹی آئِیا --	----	ਸਗਲ ਤਿਆਗਿ ਹਰਿ ਸਰਣੀ ਆਇਆ ॥
تِسُ جن کہا بِیاپے مائِیا --2--	----	ਤਿਸੁ ਜਨ ਕਹਾ ਬਿਆਪੈ ਮਾਇਆ ॥੨॥
نامُ نِدھانُ جا کے من ماہِ --	----	ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥
تِس کءُ چِنّتا سُپنے ناہِ --3--	----	ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥
کہُ نانک گُرُ پُورا پائِیا --	----	ਕਹੁ ਨਾਨਕ ਗੁਰੁ ਪੂਰਾ ਪਾਇਆ ॥

بھرمُ موہُ سگل بِنسائِیا --71--20--4--	----	ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
ج ءُ سُپّرسنّن ہوئِئو پّربھُ میرا --	----	ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥
تاں دُوکھُ بھرمُ کہُ کیسے نیرا --1--	----	ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥
سُنِ سُنِ جیِوا سوءِ تُمّہاری --	----	ਸੁਨਿ ਸੁਨਿ ਜੀਵਾ ਸੋਇ ਤੁਮ੍ਹਾਰੀ ॥
موہِ نِرگُن کءُ لیہُ اُدھاری --1-- رہاءُ --	----	ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥
مِٹِ گئِیا دُوکھُ بِساری چِنّتا --	----	ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥
پھلُ پائِیا جپِ ستِگُر منّتا --2--	----	ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥
سوئی ستِ ستِ ہے سوءِ --	----	ਸੋਈ ਸਤਿ ਸਤਿ ਹੈ ਸੋਇ ॥
سِمرِ سِمرِ رکھُ کنّٹھِ پروءِ --3--	----	ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥
کہُ نانک کئُن اُہ کرما --	----	ਕਹੁ ਨਾਨਕ ਕਉਨ ਉਹ ਕਰਮਾ ॥
جا کےَ منِ وسِیا ہرِ ناما --72--21--4--	----	ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
کامِ کرودھِ اہنّکارِ وِگُوتے --	----	ਕਾਮਿ ਕ੍ਰੋਧਿ ਅਹੰਕਾਰਿ ਵਿਗੁਤੇ ॥
ہرِ سِمرنُ کرِ ہرِ جن چھُوٹے --1--	----	ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥
سوءِ رہے مائِیا مد ماتے --	----	ਸੋਇ ਰਹੇ ਮਾਇਆ ਮਦ ਮਾਤੇ ॥

جاگت بھگت سِمرت ہرِ راتے --1-- رہاءُ --	----	ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥
موہ بھرمِ بہُ جوِنِ بھوائِیا --	----	ਮੋਹ ਭਰਮਿ ਬਹੁ ਜੋਨਿ ਭਵਾਇਆ ॥
استھِرُ بھگت ہرِ چرنڑ دھِیائِیا --2--	----	ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥
بنّدھن انّدھ کُوپ گّرِہ میرا --	----	ਬੰਧਨ ਅੰਧ ਕੂਪ ਗ੍ਰਿਹ ਮੇਰਾ ॥
مُکتے سنّت بُجھہِ ہرِ نیرا --3--	----	ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥
کہُ نانک جو پّربھ سرنْائی --	----	ਕਹੁ ਨਾਨਕ ਜੋ ਪ੍ਰਭ ਸਰਣਾਈ ॥
اِیہا سُکھُ آگےَ گتِ پائی --4--22--73--	----	ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥
آسا مہلا[1] 5 -- | محلا[1]-	Page# [389]	ਆਸਾ ਮਹਲਾ ੫ ॥
تُو میرا ترنّگُ ہم مِین تُمارے --	----	ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥
تُو میرا ٹھاکُرُ ہم تیرےَ دُیارے --1--	----	ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥
تُوںّ میرا کرتا ہءُ سیوکُ تیرا --	----	ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥
سرنِ گہی پّربھ گُنی گہیرا --1-- رہاءُ --	----	ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥
تُو میرا جِیونُ تُو آدھارُ --	----	ਤੂ ਮੇਰਾ ਜੀਵਨੁ ਤੂ ਆਧਾਰੁ ॥
تُجھہِ پیکھِ بگسےَ کئُلارُ --2--	----	ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥
تُو میری گتِ پتِ تُو پروانُ --	----	ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥
تُو سمرتھُ مےَ تیرا تانْ --3--	----	ਤੂ ਸਮਰਥੁ ਮੈ ਤੇਰਾ ਤਾਣੁ ॥੩॥
اندِنُ جپءُ نام گُنْتاسِ --	----	ਅਨਦਿਨੁ ਜਪਉ ਨਾਮ ਗੁਣਤਾਸਿ ॥

نانک کی پّربھ پہِ ارداِس[1] --4--23--74-- | عرداِس[1]-	----	ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
روونہارے جھوُٹھُ کمانا --	----	ਰੋਵਨਹਾਰੈ ਝੂਠੁ ਕਮਾਨਾ ॥
ہسِ ہسِ سوگُ کرت بیگانا --1--	----	ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥
کو مُویا کا کےَ گھرِ گاونُ --	----	ਕੋ ਮੂਆ ਕਾ ਕੈ ਘਰਿ ਗਾਵਨੁ ॥
کو رووےَ کو ہسِ ہسِ پاونُ --1-- رہاءُ --	----	ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥
بال بِوستھا تے بِردھانا --	----	ਬਾਲ ਬਿਵਸਥਾ ਤੇ ਬਿਰਧਾਨਾ ॥
پہُچِ ن مُوکا پھِرِ پچھُتانا --2--	----	ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥
ترِہُ گُنْ مہِ ورتےَ سنّسارا --	----	ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥
نرک سُرگ پھِرِ پھِرِ اُتارا --3--	----	ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥
کہُ نانک جو لائِیا نام --	----	ਕਹੁ ਨਾਨਕ ਜੋ ਲਾਇਆ ਨਾਮ ॥
سپھل جنمُ تا کا پروان --4--24--75--	----	ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
سوءِ رہی پّربھ کھبرِ[1] ن جانی -- | خبرِ[1]-	----	ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥
بھورُ بھئِیا بہُرِ پچھُتانی --1--	----	ਭੋਰੁ ਭਇਆ ਬਹੁਰਿ ਪਛੁਤਾਨੀ ॥੧॥

پرِء پرِیم سہجِ منِ انڈُ دھرءُ ری --	----	ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥
پرّبھ ملبے کی لالسا		ਪ੍ਰਭ ਮਿਲਬੇ ਕੀ ਲਾਲਸਾ
تا تے آلسُ کہا کرءُ ری --1-- رہاءُ --	----	ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥
کر مہِ انمّرِتُ آنْڑِ نِسارِئو --	----	ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥
کھِسرِ گئِئو بھُوم پرِ ڈارِئو --2--	----	ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥
سادِ موہِ لادی اہنّکارے --	----	ਸਾਦਿ ਮੋਹਿ ਲਾਦੀ ਅਹੰਕਾਰੇ ॥
دوسُ ناہی پرّبھ کرنْیہارے --3--	----	ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥
سادھسنّگِ مٹے بھرم انّدھارے --	----	ਸਾਧਸੰਗਿ ਮਿਟੇ ਭਰਮ ਅੰਧਾਰੇ ॥
نانک میلی سِرجنْہارے --4--25--76--	----	ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
چرن کمل کی آس پِیارے --	----	ਚਰਨ ਕਮਲ ਕੀ ਆਸ ਪਿਆਰੇ ॥
جمکنّکر نسِ گۓ وِچارے --1--	----	ਜਮਕੰਕਰ ਨਸਿ ਗਏ ਵਿਚਾਰੇ ॥੧॥
تُو چتِ آوہِ تیری مِئیا --	----	ਤੂ ਚਿਤਿ ਆਵਹਿ ਤੇਰੀ ਮਇਆ ॥
سِمرت نام سگل روگ کھِئیا --1-- رہاءُ --	----	ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥
انِک دُوکھ دیوہِ اورا کءُ --	----	ਅਨਿਕ ਦੂਖ ਦੇਵਹਿ ਅਵਰਾ ਕਉ ॥
پہُچِ ن ساکہِ جن تیرے کءُ --2--	----	ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥

درس تیرے کی پِیاس منِ لاگی --	----	ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
سہج انںّد بسےَ بَیراگی --3--	----	ਸਹਜ ਅਨੰਦ ਬਸੈ ਬੈਰਾਗੀ ॥੩॥
نانک کی اردائِس[1] سُنِٹّجےَ -- | [1]عرداسِ-	----	ਨਾਨਕ ਕੀ ਅਰਦਾਸਿ ਸੁਣੀਜੈ ॥
کیول نامُ رِدے مہِ دِیجےَ --4--26--77--	----	ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
منُ ترِّپتانو مٹے جنںّجال[1] -- | [1]زنّجال-	----	ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥
پّربھُ اپُنا ہوئِیا کِرپال --1--	----	ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥
سنّت پّرسادِ بھلی بنی --	----	ਸੰਤ ਪ੍ਰਸਾਦਿ ਭਲੀ ਬਨੀ ॥
جا کےَ گّرِہ سبھُ کِچھُ ہےَ پوُرنُ سو بھیٹِیا نِربھےَ دھنی --1-- رہاءُ --	----	ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥
نامُ دّرِڑائِیا سادھ کّرِپال --	----	ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥
مِٹِ گئی بھوُکھ مہا بِکرال --2--	----	ਮਿਟਿ ਗਈ ਭੂਖ ਮਹਾ ਬਿਕਰਾਲ ॥੨॥
ٹھاکُرِ اپُنےَ کِینی داتِ --	----	ਠਾਕੁਰਿ ਅਪੁਨੈ ਕੀਨੀ ਦਾਤਿ ॥
جلنِ بُجھی منِ ہوئی سانْتِ --3--	----	ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥
مِٹِ گئی بھال منُ سہجِ سمانا --	----	ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥
نانک پائِیا نام کھجانا[1] --4--27--78-- | [1]خزانا-	Page# [390]	ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥

ٹھاکُر سِءُ جا کی بنِ آئی --	----	ਠਾਕੁਰ ਸਿਉ ਜਾ ਕੀ ਬਨਿ ਆਈ ॥
بھوجن پُورن رہے اگھائی --1--	----	ਭੋਜਨ ਪੂਰਨ ਰਹੇ ਅਘਾਈ ॥੧॥
کچھُو ن تھورا ہرِ بھگتن کءُ --	----	ਕਛੂ ਨ ਥੋਰਾ ਹਰਿ ਭਗਤਨ ਕਉ ॥
کھات کھرچت[1] بِلچھت دیون کءُ --1-- رہاءُ -- | [1]خرچت-	----	ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥
جا کا دھنی اگم گُسائی --	----	ਜਾ ਕਾ ਧਨੀ ਅਗਮ ਗੁਸਾਈ ॥
مانُکھ کی کہُ کیت چلائی --2--	----	ਮਾਨੁਖ ਕੀ ਕਹੁ ਕੇਤ ਚਲਾਈ ॥੨॥
جا کی سیوا دس اسٹ سِدھائی --	----	ਜਾ ਕੀ ਸੇਵਾ ਦਸ ਅਸਟ ਸਿਧਾਈ ॥
پلک دِسٹِ تا کی لاگہُ پائی --3--	----	ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥
جا کءُ دئِیا کرہُ میرے سُیامی --	----	ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥
کہُ نانک ناہی تِن کامی --4--28--79--	----	ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جءُ مےَ اپُنا ستِگُرُ دھِیائِیا --	----	ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥
تب میرےَ منِ مہا سُکھُ پائِیا --1--	----	ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥
مِٹِ گئی گنّت بِناسِءُ سنّسا --	----	ਮਿਟਿ ਗਈ ਗਣਤ ਬਿਨਾਸਿਉ ਸੰਸਾ ॥
نامِ رتے جن بھۓ بھگونّتا --1-- رہاءُ --	----	ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥
جءُ مےَ اپُنا ساہِبُ[1] چِیتِ -- | [1]صاحِبُ-	----	ਜਉ ਮੈ ਅਪੁਨਾ ਸਾਹਿਬੁ ਚੀਤਿ ॥
تءُ بھءُ مِٹِو میرے مِیت --2--	----	ਤਉ ਭਉ ਮਿਟਿਓ ਮੇਰੇ ਮੀਤ ॥੨॥

ج ءُ مےَ اوٹ گہی پرّبھ تیری ـــ	----	ਜਉ ਮੈ ਓਟ ਗਹੀ ਪ੍ਰਭ ਤੇਰੀ ॥
تاں پُورن ہوئی منسا میری ــ3ــ	----	ਤਾਂ ਪੂਰਨ ਹੋਈ ਮਨਸਾ ਮੇਰੀ ॥੩॥
دیکھِ چلِت منِ بھئے دِلاسا ـــ	----	ਦੇਖਿ ਚਲਿਤ ਮਨਿ ਭਏ ਦਿਲਾਸਾ ॥
نانک داس تیرا بھرواسا ــ4ــ29ــ80ــ	----	ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥
آسا مہلا[1] 5 ـــ | محلا[1]	----	ਆਸਾ ਮਹਲਾ ੫ ॥
اندِنُ مُوسا لاجُ ٹُکائی ـــ	----	ਅਨਦਿਨੁ ਮੂਸਾ ਲਾਜੁ ਟੁਕਾਈ ॥
گِرت کُوپ مہِ کھاہِ مِٹھائی ــ1ــ	----	ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥
سوچت ساچت رَینِ بِہانی ـــ	----	ਸੋਚਤ ਸਾਚਤ ਰੈਨਿ ਬਿਹਾਨੀ ॥
انِک رنّگ مائِیا کے چِتوت کبھُو ن سِمرےَ سارِنّگپانی ــ1ــ رہاءُ ـــ	----	ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥
دّرُم کی چھائِیا َنِہچل گرِّہُ بانْدھِیا ـــ	----	ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥
کال کےَ پھانْسِ سکت سرُ سانْدھِیا ــ2ــ	----	ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥
بالُو کنارا ترنّگ مُکھِ آئِیا ـــ	----	ਬਾਲੂ ਕਨਾਰਾ ਤਰੰਗ ਮੁਖਿ ਆਇਆ ॥
سو تھانُ مُوڑِ َنِہچلُ کرِ پائِیا ــ3ــ	----	ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥
سادھسنّگِ جپِئو ہرِ راءِ ـــ	----	ਸਾਧਸੰਗਿ ਜਪਿਓ ਹਰਿ ਰਾਇ ॥
نانک جِیوےَ ہرِ گُنْ گاءِ ــ4ــ30ــ81ــ	----	ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥

آسا مہلا[1] 5 دُتُکے 9 -- | [1]محلا- ---- ਆਸਾ ਮਹਲਾ ੫ ਦੁਤੁਕੇ ੯ ॥
اُن کے سنّگِ تُو کرتی کیل -- ---- ਉਨ ਕੈ ਸੰਗਿ ਤੂ ਕਰਤੀ ਕੇਲ ॥
اُن کے سنّگِ ہم تُم سنّگِ میل -- ---- ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥
اُنّ کے سنّگِ تُم سبھُ کوئُو لورے -- ---- ਉਨ੍ ਕੈ ਸੰਗਿ ਤੁਮ ਸਭੁ ਕੋਊ ਲੋਰੈ ॥
اوس بِنا کوئُو مُکھُ نہی جورے --1-- ---- ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥
تے بَیراگی کہا سماۓ -- ---- ਤੇ ਬੈਰਾਗੀ ਕਹਾ ਸਮਾਏ ॥
تِس بِنُ تُہی دُہیری ری --1-- رہاۓ -- ---- ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥
اُنّ کے سنّگِ تُو گِرہ مہِ ماہرِ -- ---- ਉਨ੍ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥
اُنّ کے سنّگِ تُو ہوئی ہے جاہرِ[1] -- | [1]ظاہر- ---- ਉਨ੍ ਕੈ ਸੰਗਿ ਤੂ ਹੋਈ ਹੈ ਜਾਹਰਿ ॥
اُنّ کے سنّگِ تُو رکھی پپولِ -- ---- ਉਨ੍ ਕੈ ਸੰਗਿ ਤੂ ਰਖੀ ਪਪੋਲਿ ॥
اوس بِنا تُوںَ چھُٹکی رولِ --2-- ---- ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥
اُنّ کے سنّگِ تیرا مانُ مہتُ -- ---- ਉਨ੍ ਕੈ ਸੰਗਿ ਤੇਰਾ ਮਾਨੁ ਮਹਤੁ ॥
اُنّ کے سنّگِ تُم ساکُ جگتُ -- ---- ਉਨ੍ ਕੈ ਸੰਗਿ ਤੁਮ ਸਾਕੁ ਜਗਤੁ ॥
اُنّ کے سنّگِ تیری سبھ بِدھِ تھاٹی -- ---- ਉਨ੍ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥
اوس بِنا تُوںَ ہوئی ہے ماٹی --3-- ---- ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥
اوہُ بَیراگی مرے ن جاۓ -- ---- ਓਹੁ ਬੈਰਾਗੀ ਮਰੈ ਨ ਜਾਇ ॥
ہُکمے[1] بادھا کار کماۓ -- | [1]حکمے- ---- ਹੁਕਮੇ ਬਾਧਾ ਕਾਰ ਕਮਾਇ ॥
جوڑِ وِچھوڑے نانک تھاپ -- ---- ਜੋੜਿ ਵਿਛੋੜੇ ਨਾਨਕ ਥਾਪਿ ॥

اپنی کُدرتِ[1] جاݨے آپِ --4--31--82-- |	----	ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥
قُدرتِ[1]-		
آسا مہلا[1] 5 -- | محلا[1]-	----	ਆਸਾ ਮਹਲਾ ੫ ॥
نا اوہ مرتا نا ہم ڈریا --	Page# [391]	ਨਾ ਓਹੁ ਮਰਤਾ ਨਾ ਹਮ ਡਰਿਆ ॥
نا اوہ بنسے نا ہم کڑیا --	----	ਨਾ ਓਹੁ ਬਿਨਸੈ ਨਾ ਹਮ ਕੜਿਆ ॥
نا اوہ نِردھن نا ہم بھُوکھے --	----	ਨਾ ਓਹੁ ਨਿਰਧਨੁ ਨਾ ਹਮ ਭੂਖੇ ॥
نا اوس دُوکھُ ن ہم کءُ دُوکھے --1--	----	ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥
اورُ ن کوءُو مارنوارا --	----	ਅਵਰੁ ਨ ਕੋਊ ਮਾਰਨਵਾਰਾ ॥
جِیءُ ہمارا جیءُ دینہارا --1-- رہاءُ --	----	ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥
نا اُس بندھن نا ہم بادھے --	----	ਨਾ ਉਸੁ ਬੰਧਨ ਨਾ ਹਮ ਬਾਧੇ ॥
نا اُس دھندھا نا ہم دھادھے --	----	ਨਾ ਉਸੁ ਧੰਧਾ ਨਾ ਹਮ ਧਾਧੇ ॥
نا اُس مَیل ن ہم کءُ مَیلا --	----	ਨਾ ਉਸੁ ਮੈਲੁ ਨ ਹਮ ਕਉ ਮੈਲਾ ॥
اوس اننّدُ ت ہم سد کیلا --2--	----	ਓਸੁ ਅਨੰਦੁ ਤ ਹਮ ਸਦ ਕੇਲਾ ॥੨॥
نا اُس سوچُ ن ہم کءُ سوچا --	----	ਨਾ ਉਸੁ ਸੋਚੁ ਨ ਹਮ ਕਉ ਸੋਚਾ ॥
نا اُس لیپُ ن ہم کءُ پوچا --	----	ਨਾ ਉਸੁ ਲੇਪੁ ਨ ਹਮ ਕਉ ਪੋਚਾ ॥
نا اُس بھُوکھ ن ہم کءُ ترِسنا --	----	ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥
جا اُہ نِرمل تاں ہم جچنا --3--	----	ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥
ہم کچھ ناہی اکلے اوہی --	----	ਹਮ ਕਿਛੁ ਨਾਹੀ ਏਕੈ ਓਹੀ ॥

آگےَ پاچھےَ ایکو سوئی --	----	ਆਗੈ ਪਾਛੈ ਏਕੋ ਸੋਈ ॥
نانک گُرِ کھوۓ بھّرم بھنگا --	----	ਨਾਨਕ ਗੁਰਿ ਖੋਏ ਭ੍ਰਮ ਭੰਗਾ ॥
ہم اوءِ مِل ہوۓ اِک رنّگا --83--32--4--	----	ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
انِک بھانْتِ کرِ سیوا کرِیۓ --	----	ਅਨਿਕ ਭਾਂਤਿ ਕਰਿ ਸੇਵਾ ਕਰੀਐ ॥
جیءُ پّران دھنُ آگےَ دھرِیۓ --	----	ਜੀਉ ਪ੍ਰਾਨ ਧਨੁ ਆਗੈ ਧਰੀਐ ॥
پانی پکھا کرءُ تجِ ابھِمانُ --	----	ਪਾਨੀ ਪਖਾ ਕਰਉ ਤਜਿ ਅਭਿਮਾਨੁ ॥
انِک بار جائیۓ کُربانُ[1] --1-- | [1]قُربانُ-	----	ਅਨਿਕ ਬਾਰ ਜਾਈਐ ਕੁਰਬਾਨੁ ॥੧॥
سائی سُہاگݨِ جو پّربھ بھائی --	----	ਸਾਈ ਸੁਹਾਗਣਿ ਜੋ ਪ੍ਰਭ ਭਾਈ ॥
تِس کےَ سنّگِ مِلءُ میری مائی --1-- رہاءُ --	----	ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥
داسنِ داسی کی پنِہارِ --	----	ਦਾਸਨਿ ਦਾਸੀ ਕੀ ਪਨਿਹਾਰਿ ॥
اُنّ کی ریݨُ بسےَ جیء نالِ --	----	ਉਨ੍ਹ ਕੀ ਰੇਣੁ ਬਸੈ ਜੀਅ ਨਾਲਿ ॥
ماتھےَ بھاگُ ت پاوءُ سنّگُ --	----	ਮਾਥੈ ਭਾਗੁ ਤ ਪਾਵਉ ਸੰਗੁ ॥
مِلےَ سُیامی اپُنےَ رنّگِ --2--	----	ਮਿਲੈ ਸੁਆਮੀ ਅਪੁਨੈ ਰੰਗਿ ॥੨॥
جاپ تاپ دیوءُ سبھ نیما --	----	ਜਾਪ ਤਾਪ ਦੇਵਉ ਸਭ ਨੇਮਾ ॥
کرم دھرم ارپءُ سبھ ہوما --	----	ਕਰਮ ਧਰਮ ਅਰਪਉ ਸਭ ਹੋਮਾ ॥
گربُ موہُ تجِ ہووءُ رین --	----	ਗਰਬੁ ਮੋਹੁ ਤਜਿ ਹੋਵਉ ਰੇਨ ॥

اُنہ کےَ سنّگِ دیکھءُ پّربھُ نَین --3--	----	ਉਨ੍ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥
نِمکھ نِمکھ ایہی آرادھءُ --	----	ਨਿਮਖ ਨਿਮਖ ਏਹੀ ਆਰਾਧਉ ॥
دِنسُ رَینڑِ ایہ سیوا سادھءُ --	----	ਦਿਨਸੁ ਰੈਣਿ ਏਹ ਸੇਵਾ ਸਾਧਉ ॥
بھۓ کِرپال گُپال گوبِنّد --	----	ਭਏ ਕ੍ਰਿਪਾਲ ਗੁਪਾਲ ਗੋਬਿੰਦ ॥
سادھسنّگِ نانک بکھسِنّد[1] --4--33--84-- (1 بخشِند)	----	ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥
آسا مہلا[1] 5 -- (1 محلا)	----	ਆਸਾ ਮਹਲਾ ੫ ॥
پّربھ کی پّریتِ سدا سُکھُ ہوءِ --	----	ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥
پّربھ کی پّریتِ دُکھُ لگےَ ن کوءِ --	----	ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥
پّربھ کی پّریتِ ہئُمےَ مَلُ کھوءِ --	----	ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥
پّربھ کی پّریتِ سد نِرمل ہوءِ --1--	----	ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥
سُنہُ مِیت اَیسا پّریم پِیارُ --	----	ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥
جیء پّران گھٹ گھٹ آدھارُ --1-- رہاءُ --	----	ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥
پّربھ کی پّریتِ بھۓ سگل نِدھان --	----	ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥
پّربھ کی پّریتِ رِدےَ نِرمل نام --	----	ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥
پّربھ کی پّریتِ سد سوبھاونّت --	----	ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥
پّربھ کی پّریتِ سبھ مِٹی ہےَ چِنّت --2--	----	ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥

پّربھ کی پّرِیتِ اِہُ بھوجلُ ترے --	----	ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥
پّربھ کی پّرِیتِ جم تے نہی ڈرے --	----	ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥
پّربھ کی پّرِیتِ سگل اُدھارے --	----	ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥
پّربھ کی پّرِیتِ چلے سنّگارے --3--	----	ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥
آپہُ کوئی ملے ن بھُولے --	----	ਆਪਹੁ ਕੋਈ ਮਿਲੈ ਨ ਭੂਲੈ ॥
جِسُ کِرپالُ تِسُ سادھسنّگِ گھُولے --	----	ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥
کہُ نانک تیرے کُربانڑُ[1] -- | [1]قُربانڑُ-	----	ਕਹੁ ਨਾਨਕ ਤੇਰੈ ਕੁਰਬਾਣੁ ॥
سنّت اوٹ پّربھ تیرا تانڑُ --85--34--4--	----	ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
بھُوپتِ ہوءِ کے راجُ کمائِیا --	----	ਭੂਪਤਿ ਹੋਇ ਕੈ ਰਾਜੁ ਕਮਾਇਆ ॥
کرِ کرِ انرتھ وِہاجھی مائِیا --	----	ਕਰਿ ਕਰਿ ਅਨਰਥ ਵਿਹਾਝੀ ਮਾਇਆ ॥
سنّچت سنّچت تھَیلی کِینہی --	Page# [392]	ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥
پّربھِ اُس تے ڈارِ اورکءُ دِینہی --1--	----	ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥
کاچ گگرِییا انّبھ مجھرِییا --	----	ਕਾਚ ਗਗਰੀਆ ਅੰਭ ਮਝਰੀਆ ॥
گربِ گربِ اُیاہُو مہِ پرِییا --1-- رہاءُ --	----	ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥
نِربھءُ ہوئِئو بھِئِیا نِہنّگا --	----	ਨਿਰਭਉ ਹੋਇਓ ਭਇਆ ਨਿਹੰਗਾ ॥
چِیتِ ن آئِئو کرتا سنّگا --	----	ਚੀਤਿ ਨ ਆਇਓ ਕਰਤਾ ਸੰਗਾ ॥

لسکر[1] جوڑے کِیا سنّباہا -- | [1]لشکر-	----	ਲਸਕਰ ਜੋੜੇ ਕੀਆ ਸੰਬਾਹਾ ॥
نِکسِیا پھُوک ت ہوءِ گِئِو سُیاہا --2--	----	ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥
اُوچے منّدر مہل[1] اُر رانی -- | [1]محل-	----	ਊਚੇ ਮੰਦਰ ਮਹਲ ਅਰੁ ਰਾਨੀ ॥
ہستِ گھوڑے جوڑے مِن بھانی --	----	ਹਸਤਿ ਘੋੜੇ ਜੋੜੇ ਮਨਿ ਭਾਨੀ ॥
وڈ پرواُر پُوت اُر دھِیا --	----	ਵਡ ਪਰਵਾਰੁ ਪੂਤ ਅਰੁ ਧੀਆ ॥
موہِ پچے پچِ انّدھا مُویا --3--	----	ਮੋਹਿ ਪਚੇ ਪਚਿ ਅੰਧਾ ਮੂਆ ॥੩॥
جِنہِ اُپاہا تِنہِ بِناہا --	----	ਜਿਨਹਿ ਉਪਾਹਾ ਤਿਨਹਿ ਬਿਨਾਹਾ ॥
رنّگ رسا جَیسے سُپناہا --	----	ਰੰਗ ਰਸਾ ਜੈਸੇ ਸੁਪਨਾਹਾ ॥
سوئی مُکتا تِسُ راجُ مالُ --	----	ਸੋਈ ਮੁਕਤਾ ਤਿਸੁ ਰਾਜੁ ਮਾਲੁ ॥
نانک داس جِسُ کھسمُ[1] دِئیالُ --4--35--86-- | [1]خصمُ-	----	ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
اِنّہ سِءُ پّرِیتِ کری گھنیری --	----	ਇਨ੍ ਸਿਉ ਪ੍ਰੀਤਿ ਕਰੀ ਘਨੇਰੀ ॥
جءُ ملیئَے تءُ ودھے ودھیری --	----	ਜਉ ਮਿਲੀਐ ਤਉ ਵਧੈ ਵਧੇਰੀ ॥
گلِ چمڑی جءُ چھوڈے ناہی --	----	ਗਲਿ ਚਮੜੀ ਜਉ ਛੋਡੈ ਨਾਹੀ ॥
لاگِ چھٹو ستِگُر کی پائی --1--	----	ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥
جگ موہنی ہم تِیاگِ گوائی --	----	ਜਗ ਮੋਹਨੀ ਹਮ ਤਿਆਗਿ ਗਵਾਈ ॥
نِرگُنُ مِلِئو وجی ودھائی --1-- رہاءُ --	----	ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥
اَیسی سُنّدرِ من کءُ موہے --	----	ਐਸੀ ਸੁੰਦਰਿ ਮਨ ਕਉ ਮੋਹੈ ॥

باٹِ گھاٹِ گرِہِ بنِ بنِ جوہے --	----	ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥
منِ تنِ لاگے ہوءِ کے مِیٹھی --	----	ਮਨਿ ਤਨਿ ਲਾਗੈ ਹੋਇ ਕੈ ਮੀਠੀ ॥
گُر پّرسادِ مے کھوٹی ڈِیٹھی --2--	----	ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥
اگرک اُس کے وڈے ٹھگاؤُ --	----	ਅਗਰਕ ਉਸ ਕੇ ਵਡੇ ਠਗਾਊ ॥
چھوڈِہِ ناہی باپ ن مائُو --	----	ਛੋਡਹਿ ਨਾਹੀ ਬਾਪ ਨ ਮਾਊ ॥
میلی اپنے اُنِ لے بانْدھے --	----	ਮੇਲੀ ਅਪਨੇ ਉਨਿ ਲੇ ਬਾਂਧੇ ॥
گُر کِرپا تے مے سگلے سادھے --3--	----	ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥
اب مورے منِ بھِئیا انںّد --	----	ਅਬ ਮੋਰੈ ਮਨਿ ਭਇਆ ਅਨੰਦ ॥
بھءُ چُوکا ٹُوٹے سبھِ پھنّد --	----	ਭਉ ਚੂਕਾ ਟੂਟੇ ਸਭਿ ਫੰਦ ॥
کہُ نانک جا ستِگُرُ پائِیا --	----	ਕਹੁ ਨਾਨਕ ਜਾ ਸਤਿਗੁਰੁ ਪਾਇਆ ॥
گھرُ سگلا مے سُکھی بسائِیا --4--36--87--	----	ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
آٹھ پہر نِکٹِ کرِ جانے --	----	ਆਠ ਪਹਰ ਨਿਕਟਿ ਕਰਿ ਜਾਨੈ ॥
پّربھ کا کِیا مِیٹھا مانے --	----	ਪ੍ਰਭ ਕਾ ਕੀਆ ਮੀਠਾ ਮਾਨੈ ॥
ایکُ نامُ سنّتن آدھارُ --	----	ਏਕੁ ਨਾਮੁ ਸੰਤਨ ਆਧਾਰੁ ॥
ہوءِ رہے سبھ کی پگ چھارُ --1--	----	ਹੋਇ ਰਹੇ ਸਭ ਕੀ ਪਗ ਛਾਰੁ ॥੧॥
سنّت رہت سُنہُ میرے بھائی --	----	ਸੰਤ ਰਹਤ ਸੁਨਹੁ ਮੇਰੇ ਭਾਈ ॥
اُیا کی مِہما کتھنُ ن جائی --1-- رہاءُ --	----	ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥

ورتنِ جا کےَ کیول نام -- ---- ਵਰਤਨਿ ਜਾ ਕੈ ਕੇਵਲ ਨਾਮ ॥

اند رُوپ کِیرتنُ بِسّرام -- ---- ਅਨਦ ਰੂਪ ਕੀਰਤਨੁ ਬਿਸ੍ਰਾਮ ॥

مِتّر ستّرُ جا کےَ ایکُ سمانےَ -- ---- ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥

پّربھ اپُنے بِنُ اورُ ن جانےَ --2-- ---- ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥

کوٹِ کوٹِ اگھ کاٹنہارا -- ---- ਕੋਟਿ ਕੋਟਿ ਅਘ ਕਾਟਨਹਾਰਾ ॥

دُکھ دُورِ کرن جیء کے داتارا -- ---- ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥

سُوربِیر بچن کے بلی -- ---- ਸੂਰਬੀਰ ਬਚਨ ਕੇ ਬਲੀ ॥

کئُلا بپُری سنّتی چھلی --3-- ---- ਕਉਲਾ ਬਪੁਰੀ ਸੰਤੀ ਛਲੀ ॥੩॥

تا کا سنّگُ باچھہِ سُردیو -- ---- ਤਾ ਕਾ ਸੰਗੁ ਬਾਛਹਿ ਸੁਰਦੇਵ ॥

اموگھ درسُ سپھل جا کی سیو -- ---- ਅਮੋਘ ਦਰਸੁ ਸਫਲ ਜਾ ਕੀ ਸੇਵ ॥

کر جوڑِ نانکُ کرے ارداسِ[1] -- | [1]عرداسِ- ---- ਕਰ ਜੋੜਿ ਨਾਨਕੁ ਕਰੇ ਅਰਦਾਸਿ ॥

موہِ سنّتہ ٹہل دِیجےَ گُنتاسِ --88--37--4-- ---- ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥

آسا مہلا[1] 5 -- | [1]محلا- ---- ਆਸਾ ਮਹਲਾ ੫ ॥

سگل سُوکھ جپِ ایکےَ نام -- ---- ਸਗਲ ਸੂਖ ਜਪਿ ਏਕੈ ਨਾਮ ॥

سگل دھرم ہرِ کے گُنڑ گام -- ---- ਸਗਲ ਧਰਮ ਹਰਿ ਕੇ ਗੁਣ ਗਾਮ ॥

مہا پوِتّر سادھ کا سنّگُ -- ---- ਮਹਾ ਪਵਿਤ੍ਰ ਸਾਧ ਕਾ ਸੰਗੁ ॥

جِسُ بھیٹت لاگےَ پّربھ رنّگُ --1-- Page# [393] ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥

گُر پّرسادِ اوءِ آنند پاوےَ -- ---- ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥

جِسُ سِمرت مَنِ ہوءِ پّرگاسا		ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ
تا کی گتِ مِتِ کہنُ ن جاوےَ --1-- رہاءُ --	----	ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥
ورت نیم مجن تِس پُوجا --	----	ਵਰਤ ਨੇਮ ਮਜਨ ਤਿਸੁ ਪੂਜਾ ॥
بید پُران تِن سِمّرِتِ سُنِیجا --	----	ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥
مہاپُنِیت جا کا نِرمل تھانُ --	----	ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥
سادھسنّگتِ جا کےَ ہرِ ہرِ نامُ --2--	----	ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥
پّرگٹِئو سو جنُ سگلے بھون --	----	ਪ੍ਰਗਟਿਓ ਸੋ ਜਨੁ ਸਗਲੇ ਭਵਨ ॥
پتِت پُنِیت تا کی پگ رین --	----	ਪਤਿਤ ਪੁਨੀਤ ਤਾ ਕੀ ਪਗ ਰੇਨ ॥
جا کءُ بھیٹِئو ہرِ ہرِ راءِ --	----	ਜਾ ਕਉ ਭੇਟਿਓ ਹਰਿ ਹਰਿ ਰਾਇ ॥
تا کی گتِ مِتِ کتھنُ ن جاءِ --3--	----	ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥
آٹھ پہر کر جوڑِ دھِیاوءُ --	----	ਆਠ ਪਹਰ ਕਰ ਜੋੜਿ ਧਿਆਵਉ ॥
اُن سادھا کا درسنُ پاوءُ --	----	ਉਨ ਸਾਧਾ ਕਾ ਦਰਸਨੁ ਪਾਵਉ ॥
موہِ گرِیب[1] کءُ لیہُ رلاءِ -- | [1]غرِیب-	----	ਮੋਹਿ ਗਰੀਬ ਕਉ ਲੇਹੁ ਰਲਾਇ ॥
نانک آءِ پۓ سرناءِ --4--38--89--	----	ਨਾਨਕ ਆਇ ਪਏ ਸਰਣਾਇ ॥੪॥੩੮॥੮੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
آٹھ پہر اُدک اِسنانی --	----	ਆਠ ਪਹਰ ਉਦਕ ਇਸਨਾਨੀ ॥
سد ہی بھوگُ لگاءِ سُگیانی --	----	ਸਦ ਹੀ ਭੋਗੁ ਲਗਾਇ ਸੁਗਿਆਨੀ ॥
بِرتھا کاہُو چھوڈےَ ناہی --	----	ਬਿਰਥਾ ਕਾਹੂ ਛੋਡੈ ਨਾਹੀ ॥

بہُرِ بہُرِ تِسُ لاگہ پائی --1--	----	ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥
سالِگرامُ ہمارے سیوا --	----	ਸਾਲਗਿਰਾਮੁ ਹਮਾਰੈ ਸੇਵਾ ॥
پُوجا ارچا بنّدن دیوا --1-- رہاءُ --	----	ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥
گھنّٹا جا کا سُنیئے چہُ کُنٹ --	----	ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥
آسنُ جا کا سدا بیکُنّٹھ --	----	ਆਸਨੁ ਜਾ ਕਾ ਸਦਾ ਬੈਕੁੰਠ ॥
جا کا چورُ سبھُ اُوپرِ جھُولے --	----	ਜਾ ਕਾ ਚਵਰੁ ਸਭ ਊਪਰਿ ਝੂਲੈ ॥
تا کا دھُوپُ سدا پرپھُلے --2--	----	ਤਾ ਕਾ ਧੂਪੁ ਸਦਾ ਪਰਫੁਲੈ ॥੨॥
گھٹِ گھٹِ سنّپٹُ ہے رے جا کا --	----	ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥
ابھگ سبھا سنّگِ ہے سادھا --	----	ਅਭਗ ਸਭਾ ਸੰਗਿ ਹੈ ਸਾਧਾ ॥
آرتی کیِرتنُ سدا انّند --	----	ਆਰਤੀ ਕੀਰਤਨੁ ਸਦਾ ਅਨੰਦ ॥
مہِما سُنّدر سدا بیئنّت --3--	----	ਮਹਿਮਾ ਸੁੰਦਰ ਸਦਾ ਬੇਅੰਤ ॥੩॥
جِسہِ پراپتِ تِس ہی لہنا --	----	ਜਿਸਹਿ ਪਰਾਪਤਿ ਤਿਸ ਹੀ ਲਹਨਾ ॥
سنّت چرن اوہُ آئِئو سرنا --	----	ਸੰਤ ਚਰਨ ਓਹੁ ਆਇਓ ਸਰਨਾ ॥
ہاتھِ چڑِئو ہرِ سالِگرامُ --	----	ਹਾਥਿ ਚੜਿਓ ਹਰਿ ਸਾਲਗਿਰਾਮੁ ॥
کہُ نانک گُرِ کینو دانُ --4--39--90--	----	ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥
آسا مہلا[1] 5 پنّچپدا -- | [1]محلا-	----	ਆਸਾ ਮਹਲਾ ੫ ਪੰਚਪਦਾ ॥
جِہ پیَنڈے لُوٹی پنِہاری --	----	ਜਿਹ ਪੈਡੈ ਲੂਟੀ ਪਨਿਹਾਰੀ ॥
سو مارگُ سنّتن دُوراری --1--	----	ਸੋ ਮਾਰਗੁ ਸੰਤਨ ਦੂਰਾਰੀ ॥੧॥
ستِگُر پُورے ساچُ کہِیا --	----	ਸਤਿਗੁਰ ਪੂਰੈ ਸਾਚੁ ਕਹਿਆ ॥

نام تیرے کی مُکتے بیِتھی جم کا مارگُ دُورِ رہِیا --1-- رہاءُ --	----	ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥
جہ لالچ جاگاتی گھاٹ --	----	ਜਹ ਲਾਲਚ ਜਾਗਾਤੀ ਘਾਟ ॥
دُورِ رہی اُہ جن تے باٹ --2--	----	ਦੂਰਿ ਰਹੀ ਉਹ ਜਨ ਤੇ ਬਾਟ ॥੨॥
جہ آوٹے بہُت گھن ساتھ --	----	ਜਹ ਆਵਟੇ ਬਹੁਤ ਘਨ ਸਾਥ ॥
پاربرّہم کے سنّگی سادھ --3--	----	ਪਾਰਬ੍ਰਹਮ ਕੇ ਸੰਗੀ ਸਾਧ ॥੩॥
چِترّ گُپتُ سبھ لِکھتے لیکھا --	----	ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥
بھگت جنا کءُ دِرسٹِ ن پیکھا --4--	----	ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥
کہُ نانک جِسُ ستِگُرُ پُورا --	----	ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥
واجے تا کےَ انہد تُورا --91--40--5--	----	ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥
آسا مہلا[1] 5 دُپدا 1 -- | محلا[1]	----	ਆਸਾ ਮਹਲਾ ੫ ਦੁਪਦਾ ੧ ॥
سادھو سنّگِ سِکھائِئو نامُ --	----	ਸਾਧੂ ਸੰਗਿ ਸਿਖਾਇਓ ਨਾਮੁ ॥
سرب منورتھ پُورن کام --	----	ਸਰਬ ਮਨੋਰਥ ਪੂਰਨ ਕਾਮ ॥
بُجھِ گئی ترِسنا ہرِ جسہِ اگھانے --	----	ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥
جپ جپ جیِوا سارِگپانے --1--	----	ਜਪਿ ਜਪਿ ਜੀਵਾ ਸਾਰਿਗਪਾਨੇ ॥੧॥
کرن کراون سرن پرِیا --	----	ਕਰਨ ਕਰਾਵਨ ਸਰਨਿ ਪਰਿਆ ॥
گُر پرسادِ سہج گھرُ پائِیا مِٹیا انّدھیرا چنّدُ چڑِیا --1-- رہاءُ --	----	ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥

لال جویہر بھرے بھنّڈار --	Page# [394]	ਲਾਲ ਜਵੇਹਰ ਭਰੇ ਭੰਡਾਰ ॥
توٹِ ن آوے جپ نِرنّکار --	----	ਤੋਟਿ ਨ ਆਵੈ ਜਪਿ ਨਿਰੰਕਾਰ ॥
انّمرِت سبدُ پیوے جنُ کوءِ --	----	ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥
نانک تا کی پرم گتِ ہوءِ --92--41--2--	----	ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥
آسا گھرُ 7 مہلا[1] 5 -- | [1]محلا-	----	ਆਸਾ ਘਰੁ ੭ ਮਹਲਾ ੫ ॥
ہرِ کا نامُ رِدے نِت دھِیائی --	----	ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
سنّگی ساتھی سگل ترائنْئی --1--	----	ਸੰਗੀ ਸਾਥੀ ਸਗਲ ਤਰਾਂਈ ॥੧॥
گُرُ میرے سنّگِ سدا ہے نالے --	----	ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
سِمرِ سِمرِ تِسُ سدا سمہّالے --1-- رہاءُ --	----	ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥੧॥ ਰਹਾਉ ॥
تیرا کِیا مِیٹھا لاگے --	----	ਤੇਰਾ ਕੀਆ ਮੀਠਾ ਲਾਗੈ ॥
ہرِ نامُ پدارتھُ نانکُ مانْگے --93--42--2--	----	ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
سادھُو سنّگتِ ترِیا سنّسارُ --	----	ਸਾਧੂ ਸੰਗਤਿ ਤਰਿਆ ਸੰਸਾਰੁ ॥
ہرِ کا نامُ منہِ آدھارُ --1--	----	ਹਰਿ ਕਾ ਨਾਮੁ ਮਨਹਿ ਆਧਾਰੁ ॥੧॥
چرن کمل گُردیو پِیارے --	----	ਚਰਨ ਕਮਲ ਗੁਰਦੇਵ ਪਿਆਰੇ ॥
پُوجہِ سنّت ہرِ پرِیتِ پِیارے --1-- رہاءُ --	----	ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥

	جا کےَ مستکِ لِکھِیا بھاگُ --	----	ਜਾ ਕੈ ਮਸਤਕਿ ਲਿਖਿਆ ਭਾਗੁ ॥
	کہُ نانکُ تا کا تھِرُ سوہاگُ --2--43--94--	----	ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥
[1]محلا-	آسا مہلا[1] 5 --	----	ਆਸਾ ਮਹਲਾ ੫ ॥
	مِیٹھی آگِیا پِر کی لاگی --	----	ਮੀਠੀ ਆਗਿਆ ਪਿਰ ਕੀ ਲਾਗੀ ॥
	سئُکنِ گھر کی کنّتِ تِیاگی --	----	ਸਉਕਨਿ ਘਰ ਕੀ ਕੰਤਿ ਤਿਆਗੀ ॥
	پرِّء سوہاگنِ سِیگارِ کری --	----	ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥
	من میرے کی تپتِ ہری --1--	----	ਮਨ ਮੇਰੇ ਕੀ ਤਪਤਿ ਹਰੀ ॥੧॥
	بھلو بھئِو پرِّء کہِیا مانِیا --	----	ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥
	سُوکھُ سہجُ اِسُ گھر کا جانِیا -- رہاءُ --	----	ਸੁਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥
[1]خجمتدار-	ہءُ بنّدی پرِّء کھِجمتدار[1] --	----	ਹਉ ਬੰਦੀ ਪ੍ਰਿਅ ਖਿਜਮਤਦਾਰ ॥
	اوہُ اِبناسی اگم اپار --	----	ਓਹੁ ਅਬਿਨਾਸੀ ਅਗਮ ਅਪਾਰ ॥
	لے پکھا پرِّء جھلءُ پاۓ --	----	ਲੇ ਪਖਾ ਪ੍ਰਿਅ ਝਲਉ ਪਾਏ ॥
	بھاگِ گۓ پنّچ دُوت لاوے --2--	----	ਭਾਗਿ ਗਏ ਪੰਚ ਦੂਤ ਲਾਵੇ ॥੨॥
	نا مےَ کُلُ نا سوبھاونّت --	----	ਨਾ ਮੈ ਕੁਲੁ ਨਾ ਸੋਭਾਵੰਤ ॥
	کِیا جانا کِءُ بھانی کنّت --	----	ਕਿਆ ਜਾਨਾ ਕਿਉ ਭਾਨੀ ਕੰਤ ॥
[1]غرِیب-	موہِ اناتھ گرِیب[1] نِمانی --	----	ਮੋਹਿ ਅਨਾਥ ਗਰੀਬ ਨਿਮਾਨੀ ॥
	کنّت پکرِ ہم کِینی رانی --3--	----	ਕੰਤ ਪਕਰਿ ਹਮ ਕੀਨੀ ਰਾਨੀ ॥੩॥
	جب مُکھِ پرِّیتمُ ساجنُ لاگا --	----	ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥

سُوکھ سہج میرا دھنُ سوہاگا --	----	ਸੁਖ ਸਹਜ ਮੇਰਾ ਧਨੁ ਸੋਹਾਗਾ ॥
کہُ نانک موری پُورن آسا --	----	ਕਹੁ ਨਾਨਕ ਮੋਰੀ ਪੂਰਨ ਆਸਾ ॥
ستِگُر میلی پّربھ گُنتاسا --4--1--95--	----	ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥
آسا مہلا[1] 5 -- | محلا[1]	----	ਆਸਾ ਮਹਲਾ ੫ ॥
ماتھےَ تّرِکُٹی دّرِسٹِ کرُورِ --	----	ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥
بولےَ کئُڑا جِہبا کی پھُوڑِ --	----	ਬੋਲੈ ਕਉੜਾ ਜਿਹਬਾ ਕੀ ਫੂੜਿ ॥
سدا بھُوکھی پِرُ جانےَ دُورِ --1--	----	ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥
اَیسی اِستّری اِک رامِ اُپائی --	----	ਐਸੀ ਇਸਤ੍ਰੀ ਇਕ ਰਾਮਿ ਉਪਾਈ ॥
اُنِ سبھُ جگُ کھائِیا ہم گُرِ راکھے میرے بھائی -- رہاءُ --	----	ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥
پاءِ ٹھگئُلی سبھُ جگُ جوہِیا --	----	ਪਾਇ ਠਗਉਲੀ ਸਭੁ ਜਗੁ ਜੋਹਿਆ ॥
بّرہما بِسنُ مہادےءُ موہِیا --	----	ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
گُرمُکھِ نامِ لگے سے سوہِیا --2--	----	ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥
ورت نیم کرِ تھاکے پُنہچرنا --	----	ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥
تٹ تیرتھ بھوے سبھ دھرنا --	----	ਤਟ ਤੀਰਥ ਭਵੇ ਸਭ ਧਰਨਾ ॥
سے اُبرے جِ ستِگُر کی سرنا --3--	----	ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥
مائِیا موہِ سبھو جگُ بادھا --	----	ਮਾਇਆ ਮੋਹਿ ਸਭੋ ਜਗੁ ਬਾਧਾ ॥
ہئُمےَ پچےَ منمُکھ مُوراکھا --	----	ਹਉਮੈ ਪਚੈ ਮਨਮੁਖ ਮੂਰਾਖਾ ॥

گُر نانک باہ پکڑِ ہم راکھا --96--2--4--	----	ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
سرب دُوکھ جب بِسرہِ سُیامی --	----	ਸਰਬ ਦੂਖ ਜਬ ਬਿਸਰਹਿ ਸੁਆਮੀ ॥
اِیہا اُوہا کامِ ن پرّانی --1--	----	ਈਹਾ ਊਹਾ ਕਾਮਿ ਨ ਪ੍ਰਾਨੀ ॥੧॥
سنّت ترِّپتاسے ہرِ ہرِ دھیّاءِ --	----	ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯਾਇ ॥
کرِ کرِپا اپُنےَ ناءِ لاۓ سرب سُوکھ پرّبھ تُمری رجاءِ[1] -- رہاءُ -- | [1]رضاءِ-	Page# [395]	ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਇ ॥ ਰਹਾਉ ॥
سنّگِ ہووت کءُ جانت دُورِ --	----	ਸੰਗਿ ਹੋਵਤ ਕਉ ਜਾਨਤ ਦੂਰਿ ॥
سو جنُ مرتا نِت نِت جھُورِ --2--	----	ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥
جِنِ سبھُ کِچھُ دِییا تِسُ چِتوت ناہِ --	----	ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥
مہا بِکھیا مہِ دِنُ رَینِ جاہِ --3--	----	ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥
کہُ نانک پرّبھُ سِمرہُ ایک --	----	ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥
گتِ پائیۓَ گُر پُورے ٹیک --97--3--4--	----	ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
نامُ جپت منُ تنُ سبھُ ہرِیا --	----	ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥
کلمل دوکھ سگل پرہرِیا --1--	----	ਕਲਮਲ ਦੋਖ ਸਗਲ ਪਰਹਰਿਆ ॥੧॥

سوئی دِوسُ بھلا میرے بھائی --	----	ਸੋਈ ਦਿਵਸੁ ਭਲਾ ਮੇਰੇ ਭਾਈ ॥
ہرِ گُن گاءِ پرم گتِ پائی -- رہاءُ --	----	ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥
سادھ جنا کے پُوجے پَیر --	----	ਸਾਧ ਜਨਾ ਕੇ ਪੂਜੇ ਪੈਰ ॥
مٹے اُپدّرہ من تے بَیر --2--	----	ਮਿਟੇ ਉਪਦ੍ਰਹ ਮਨ ਤੇ ਬੈਰ ॥੨॥
گُر پُورے مِلِ جھگرُ چُکائیا --	----	ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥
پنّچ دُوت سبھِ وسگتِ آئیا --3--	----	ਪੰਚ ਦੂਤ ਸਭਿ ਵਸਗਤਿ ਆਇਆ ॥੩॥
جِسُ منِ وسِیا ہرِ کا نامُ --	----	ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥
نانک تِسُ اُوپرِ کُربان[1] --4--4--98-- [1]قُربان-	----	ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
گاوِ لیہِ تُو گاونہارے --	----	ਗਾਵਿ ਲੇਹਿ ਤੂ ਗਾਵਨਹਾਰੇ ॥
جیء پِنّڈ کے پّران ادھارے --	----	ਜੀਅ ਪਿੰਡ ਕੇ ਪ੍ਰਾਨ ਅਧਾਰੇ ॥
جا کی سیوا سرب سُکھ پاوہِ --	----	ਜਾ ਕੀ ਸੇਵਾ ਸਰਬ ਸੁਖ ਪਾਵਹਿ ॥
اور کاہُو پہِ بہُڑِ ن جاوہِ --1--	----	ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥
سدا اننّد اننّدی ساہِبُ[1] گُن ندھان نِت نِت جاپیئے -- | [1]صاحِبُ-	----	ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥
بلِہاری تِسُ سنّت پِیارے جِسُ پّرسادِ پّربھُ منِ واسیئے -- رہاءُ --	----	ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥
جا کا دانُ نِکھُوٹے ناہی --	----	ਜਾ ਕਾ ਦਾਨੁ ਨਿਖੂਟੈ ਨਾਹੀ ॥

بھلی بھاتِ سبھ سہجِ سماہی -- ---- ਭਲੀ ਭਾਤਿ ਸਭ ਸਹਜਿ ਸਮਾਹੀ ॥

جا کی بکھس[1] ن میٹے کوئی -- | [1]بخش- ---- ਜਾ ਕੀ ਬਖਸ ਨ ਮੇਟੈ ਕੋਈ ॥

مَنِ واسائیۓ ساچا سوئی --2-- ---- ਮਨਿ ਵਾਸਾਈਐ ਸਾਚਾ ਸੋਈ ॥੨॥

سگل سمگّری گرِہ جا کے پُورن -- ---- ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥

پّربھ کے سیوک دُوکھ ن جھُورن -- ---- ਪ੍ਰਭ ਕੇ ਸੇਵਕ ਦੂਖ ਨ ਝੂਰਨ ॥

اوٹِ گہی نربھءُ پدُ پائیۓ -- ---- ਓਟਿ ਗਹੀ ਨਿਰਭਉ ਪਦੁ ਪਾਈਐ ॥

ساسِ ساسِ سو گُن ندھِ گائیۓ --3-- ---- ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥

دُورِ ن ہوئی کتہُو جائیۓ -- ---- ਦੂਰਿ ਨ ਹੋਈ ਕਤਹੂ ਜਾਈਐ ॥

ندرِ کرے تا ہرِ ہرِ پائیۓ -- ---- ਨਦਰਿ ਕਰੇ ਤਾ ਹਰਿ ਹਰਿ ਪਾਈਐ ॥

ارداسِ[1] کری پُورے گُر پاسِ -- | [1]عرداسِ- ---- ਅਰਦਾਸਿ ਕਰੀ ਪੂਰੇ ਗੁਰ ਪਾਸਿ ॥

نانکُ منگّے ہرِ دھنُ راسِ
--4--5--99-- ---- ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥

آسا مہلا[1] 5 -- | [1]محلا- ---- ਆਸਾ ਮਹਲਾ ੫ ॥

پّرتھمے مِٹیا تن کا دُوکھ -- ---- ਪ੍ਰਥਮੇ ਮਿਟਿਆ ਤਨ ਕਾ ਦੂਖ ॥

من سگل کءُ ہویا سُوکھُ -- ---- ਮਨ ਸਗਲ ਕਉ ਹੋਆ ਸੂਖੁ ॥

کرِ کرِپا گُر دِینو ناءُ -- ---- ਕਰਿ ਕਿਰਪਾ ਗੁਰ ਦੀਨੋ ਨਾਉ ॥

بلِ بلِ تِسُ ستِگُر کءُ جاءُ --1-- ---- ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥

گُرُ پُورا پائِئو میرے بھائی -- ---- ਗੁਰੁ ਪੂਰਾ ਪਾਇਓ ਮੇਰੇ ਭਾਈ ॥

روگ سوگ سبھ دُوکھ بِناسے سِتگُر کی سرنٹائی -- رہاءُ --	----	ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥
گُر کے چرن ہِردےَ وساۓ --	----	ਗੁਰ ਕੇ ਚਰਨ ਹਿਰਦੈ ਵਸਾਏ ॥
من چِنّتت سگلے پھل پاۓ --	----	ਮਨ ਚਿੰਤਤ ਸਗਲੇ ਫਲ ਪਾਏ ॥
اگنِ بُجھی سبھ ہوئی سانْتِ --	----	ਅਗਨਿ ਬੁਝੀ ਸਭ ਹੋਈ ਸਾਂਤਿ ॥
کرِ کِرپا گُرِ کینی داتِ --2--	----	ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥
نِتھاوے کءُ گُرِ دِینو تھانُ --	----	ਨਿਥਾਵੇ ਕਉ ਗੁਰਿ ਦੀਨੋ ਥਾਨੁ ॥
نِمانے کءُ گُرِ کینو مانُ --	----	ਨਿਮਾਨੇ ਕਉ ਗੁਰਿ ਕੀਨੋ ਮਾਨੁ ॥
بنّدھن کاٹِ سیوک کرِ راکھے --	----	ਬੰਧਨ ਕਾਟਿ ਸੇਵਕ ਕਰਿ ਰਾਖੇ ॥
انّمرِت بانی رسنا چاکھے --3--	----	ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥
وڈےَ بھاگِ پُوج گُر چرنا --	----	ਵਡੈ ਭਾਗਿ ਪੂਜ ਗੁਰ ਚਰਨਾ ॥
سگل تِیاگِ پائی پرّبھ سرنا --	----	ਸਗਲ ਤਿਆਗਿ ਪਾਈ ਪ੍ਰਭ ਸਰਨਾ ॥
گُرُ نانک جا کءُ بھِئیا دئِیالا --	Page# [396]	ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
سو جنُ ہویا سدا نِہالا --100--6--4--	----	ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
آسا مہلا[1] 5 -- | [1] محلا۔	----	ਆਸਾ ਮਹਲਾ ੫ ॥
سِتگُر ساچےَ دِییا بھیجِ --	----	ਸਤਿਗੁਰ ਸਾਚੈ ਦੀਆ ਭੇਜਿ ॥
چرُ جِیونُ اُپجِیا سنّجوگِ --	----	ਚਿਰੁ ਜੀਵਨੁ ਉਪਜਿਆ ਸੰਜੋਗਿ ॥
اُدرےَ ماہِ آءِ کِیا نِواسُ --	----	ਉਦਰੈ ਮਾਹਿ ਆਇ ਕੀਆ ਨਿਵਾਸੁ ॥

ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥	----	ماتا کےَ منِ بہُتُ بِگاسُ --1--	
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥	----	جنّمِیا پُوتُ بھگتُ گووِنّد کا --	
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥	----	پرّگٹِیا سبھ مہِ لِکھِیا دھُر کا -- رہاءُ --	
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥	----	دسی ماسی ہُکمِ[1] بالک جنمُ لِیا --	[1]حُکمِ۔
ਮਿਟਿਆ ਸੋਗੁ ਮਹਾ ਅਨੰਦੁ ਥੀਆ ॥	----	مِٹِیا سوگُ مہا اننّدُ تھِیا --	
ਗੁਰਬਾਣੀ ਸਖੀ ਅਨੰਦੁ ਗਾਵੈ ॥	----	گُرباݨی سکھی اننّدُ گاوےَ --	
ਸਾਚੇ ਸਾਹਿਬ ਕੈ ਮਨਿ ਭਾਵੈ ॥੨॥	----	ساچے ساہِب[1] کےَ منِ بھاوےَ --2--	[1]صاحِب۔
ਵਧੀ ਵੇਲਿ ਬਹੁ ਪੀੜੀ ਚਾਲੀ ॥	----	ودھی ویلِ بہُ پِیڑی چالی --	
ਧਰਮ ਕਲਾ ਹਰਿ ਬੰਧਿ ਬਹਾਲੀ ॥	----	دھرم کلا ہرِ بنّدھِ بہالی --	
ਮਨ ਚਿੰਦਿਆ ਸਤਿਗੁਰੂ ਦਿਵਾਇਆ ॥	----	من چِنّدِیا ستِگُرو دِوائِیا --	
ਭਏ ਅਚਿੰਤ ਏਕ ਲਿਵ ਲਾਇਆ ॥੩॥	----	بھۓ اچِنّت ایک لِو لائِیا --3--	
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥	----	جِءُ بالکُ پِتا اُوپرِ کرے بہُ ماݨُ --	
ਬੁਲਾਇਆ ਬੋਲੈ ਗੁਰ ਕੈ ਭਾਣਿ ॥	----	بُلائِیا بولےَ گُر کےَ بھاݨِ --	
ਗੁਝੀ ਛੰਨੀ ਨਾਹੀ ਬਾਤ ॥	----	گُجھی چھنّنی ناہی بات --	
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥	----	گُرُ نانکُ تُٹھا کینی داتِ --101--7--4--	
ਆਸਾ ਮਹਲਾ ੫ ॥	----	آسا مہلا[1] 5 --	[1]محلا۔
ਗੁਰ ਪੂਰੇ ਰਾਖਿਆ ਦੇ ਹਾਥ ॥	----	گُر پُورے راکھِیا دے ہاتھ --	

پّرگٹُ بھِئیا جن کا پرتاپُ --1--	----	ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥
گُرُ گُرُ جپی گُرو گُرُ دھِیائی --	----	ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥
جیء کی ارداسِ[1] گُرو پہِ پائی -- رہاءُ -- | عرداسِ[1]-	----	ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥
سرنِ پرے ساچے گُردیو --	----	ਸਰਨਿ ਪਰੇ ਸਾਚੇ ਗੁਰਦੇਵ ॥
پُورن ہوئی سیوک سیو --2--	----	ਪੂਰਨ ਹੋਈ ਸੇਵਕ ਸੇਵ ॥੨॥
جیءُ پِنّڈُ جوبنُ راکھےَ پّران --	----	ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥
کہُ نانک گُر کءُ کُربان[1] --3--8--102-- | قُربان[1]-	----	ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥
آسا گھرُ 8 کاپھی مہلا[1] 5 | محلا[1]-	----	ਆਸਾ ਘਰੁ ੮ ਕਾਫੀ ਮਹਲਾ ੫
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
مےَ بنّدا بےَ کھرِیدُ[1] سچُ ساہِبُ[2] میرا -- | خرِیدُ[1]- صاحِبُ[2]-	----	ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
جیءُ پِنّڈُ سبھُ تِس دا سبھُ کِچھُ ہےَ تیرا --1--	----	ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
مانُڑ نِمانڑے تُوںّ دھنڑی تیرا بھرواسا --	----	ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
بِنُ ساچے ان ٹیک ہےَ سو جانڑہُ کاچا --1-- رہاءُ --	----	ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥

تیرا ہُکمُ[1] اپار ہےَ کوئی انّتُ ن پاۓ -- | [1]حُکمُ-	----	ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥
جِسُ گرُ پوُرا بھیٹسی سو چلےَ رجاۓ[1] --2-- | [1]رضاۓ-	----	ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥
چتُرائی سِیاݨپا کِتےَ کامِ ن آئیئَ --	----	ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥
تُٹھا ساہِبُ[1] جو دیوےَ سوئی سُکھُ پائیئَ --3-- | [1]صاحِبُ-	----	ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥
جے لکھ کرم کمائیئہِ کِچھُ پوےَ ن بنّدھا --	----	ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥
جن نانک کیِتا نامُ دھر ہورُ چھوڈِیا دھنّدھا --4--1--103--	----	ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
سرب سُکھا مےَ بھالِیا ہرِ جیوڈُ ن کوئی --	----	ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥
گُر تُٹھے تے پائیئَ سچُ ساہِبُ[1] سوئی --1-- | [1]صاحِبُ-	----	ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥
بلِہاری گُر آپݨے سد سد کُربانا[1] -- | [1]قُربانا-	----	ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥

نامُ ن وِسرءُ اِکُ کھِنُ چسا اِہُ کیجےَ دانا --1-- رہاءُ --	----	ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥
بھاگٹھُ سچا سوءِ ہےَ جِسُ ہرِ دھنُ انّترِ --	----	ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥
سو چھُوٹےَ مہا جال تے جِسُ گُر سبدُ نِرنّترِ --2--	Page# [397]	ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
گُر کی مہِما کِیا کہا گُرُ ببیک ست سرُ --	----	ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
اوہُ آدِ جُگادی جُگہ جُگُ پُورا پرمیسرُ --3--	----	ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
نامُ دھِیاوہُ سد سدا ہرِ ہرِ منُ رنّگے --	----	ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
جیءُ پرّانڑ دھنُ گُرُو ہےَ نانک کےَ سنّگے --4--2--104--	----	ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
سائی الکھُ اپارُ بھوری منِ وسےَ --	----	ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥
دُوکھُ دردُ روگُ ماءِ میَڈا ہبھُ نسےَ --1--	----	ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥
ہءُ ونّجا کُربانڑُ[1] سائی آپنڑے -- | [1]قُربانڑ-	----	ਹਉ ਵੰਞਾ ਕੁਰਬਾਣੁ ਸਾਈ ਆਪਣੇ ॥

ہووے اندُ گھنّا منِ تنِ جانٹے --1-- رہاءُ --	----	ਹੋਵੈ ਅਨਦੁ ਘਣਾ ਮਨਿ ਤਨਿ ਜਾਪਣੈ ॥੧॥ ਰਹਾਉ ॥
بِنّدک گالّہِ سُنٹی سچے تِسُ دھنٹی --	----	ਬਿੰਦਕ ਗਾਲ੍ਹਿ ਸੁਣੀ ਸਚੇ ਤਿਸੁ ਧਣੀ ॥
سُوکھی ہُونّ سُکھُ پاءِ ماءِ ن کِیم[1] گنٹی --2-- | [1]قیم-	----	ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥
نَیٹ پسنّدو سوءِپیکھِ مُستاک[1] بھئی -- | [1]مُشتاک-	----	ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥
مےَ نِرگُنِ میری ماءِ آپِ لڑِ لاءِ لئی --3--	----	ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥
بید کتیب سنّسار ہبھا ہُونّ باہرا --	----	ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
نانک کا پاتِساہُ[1] دِسے جاہرا[2] --4--3--105-- | [1]پاتِشاہُ- [2]ظاہرا-	----	ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
لاکھ بھگت آرادھہِ جپتے پیءُ پیءُ --	----	ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥
کون جُگتِ میلاوءُ نِرگُنٹ بِکھئی جیءُ --1--	----	ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥
تیری ٹیک گووِنّد گُپال دئیال پرّبھ --	----	ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥
تُونّ سبھنا کے ناتھ تیری سرِّسٹِ سبھ --1-- رہاءُ --	----	ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥

سدا سہائی سنّت پیکھہِ سدا ہجُورِ[1] ـــ | [1]حضُورِ۔	----	ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥
نام بِہُونڑِیا سے مرنّہِ وِسُورِ وِسُورِ ـــ2ـــ	----	ਨਾਮ ਬਿਹੂਨੜਿਆ ਸੇ ਮਰਨਿ੍ ਵਿਸੂਰਿ ਵਿਸੂਰਿ ॥੨॥
داس داستݨ بھاءِ مِٹِیا تِنا گئُݨُ ـــ	----	ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥
وِسرِیا جِنّھا نامُ تِناڑا ہالُ کئُݨُ ـــ3ـــ	----	ਵਿਸਰਿਆ ਜਿਨ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥
جَیسے پسُ ہرہِیاءُ تَیسا سنّسارُ سبھ ـــ	----	ਜੈਸੇ ਪਸੁ ਹਰ੍ਹਿਆਉ ਤੈਸਾ ਸੰਸਾਰੁ ਸਭ ॥
نانک بنّدھن کاٹِ مِلاوہُ آپِ پرّبھ ـــ106ـــ4ـــ4ـــ	----	ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
آسا مہلا[1] 5 ـــ | [1]محلا۔	----	ਆਸਾ ਮਹਲਾ ੫ ॥
ہبھے تھوک وِسارِ ہِکو کھِیالُ[1] کرِ ـــ | [1]خِیالُ۔	----	ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
جھُوٹھا لاہِ گُمانُ منُ تنُ ارپِ دھرِ ـــ1ـــ	----	ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
آٹھ پہر سالاہِ[1] سِرجنہار تُوںّ ـــ | [1]سالاحِ۔	----	ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
جِیواں تیری داتِ کِرپا کرہُ مُوںّ ـــ1ـــ رہاءُ ـــ	----	ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥
سوئی کنّمُ کماءِ جِتُ مُکھُ اُجلا ـــ	----	ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
سوئی لگے سچِ جِسُ تُوںّ دیہِ الا ـــ2ـــ	----	ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
جو ن ڈھہنّدو مُولِ سو گھرُ راسِ کرِ ـــ	----	ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥

ہِکو چِتِ وساءِ کدے ن جاءِ مرِ --3--	----	ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
تِنّہا پِیارا رامُ جو پرّبھ بھاݨِیا --	----	ਤਿਨ੍ਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
گُر پرسادِ اکتھُ نانکِ وکھاݨِیا --107--5--4--	----	ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جِنّہا ن وِسرےَ نامُ سے کِنیہِیا --	----	ਜਿਨ੍ਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
بھیدُ ن جاݨہُ مُولِ سانْئی جیہِیا --1--	----	ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
مںُ تںُ ہوءِ نِہالُ تُمّہ سنّگِ بھیٹِیا --	----	ਮਨੁ ਤਨੁ ਹੋਇ ਨਿਹਾਲੁ ਤੁਮ੍ ਸੰਗਿ ਭੇਟਿਆ ॥
سُکھُ پائِیا جن پرسادِ دُکھُ سبھُ میٹِیا --1-- رہاءُ --	----	ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥
جیتے کھنّڈ برّہمنّڈ اُدھارے تِنّہ کھے --	----	ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ ਖੇ ॥
جِنّہ منِ وُٹھا آپِ پُورے بھگت سے --2--	----	ਜਿਨ੍ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥
جِس نو منّنے آپِ سوئی مانیِئےَ --	Page# [398]	ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥
پرّگٹ پُرکھُ پرواݨُ سبھ ٹھائی جانیِئےَ --3--	----	ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥
دِنسُ رَینْڑِ آرادھِ سمّہالے ساہ ساہ --	----	ਦਿਨਸੁ ਰੈਣਿ ਆਰਾਧਿ ਸਮ੍ਾਲੇ ਸਾਹ ਸਾਹ ॥
نانک کی لوچا پُورِ سچے پاتِساہ[1] --108--6--4-- | [1]پاتِشاہ-	----	ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥

آسا مہلا[1] 5 -- | [1]محلا-	----	ਆਸਾ ਮਹਲਾ ੫ ॥
پُور رہِیا سّرب ٹھاءِ ہمارا کھسمُ[1] سوءِ -- | [1]خصمُ-	----	ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥
ایکُ ساہِبُ[1] سِرِ چھتُ دُوجا ناہِ کوءِ --1-- | [1]صاحِبُ-	----	ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥
جِءُ بھاوے تِءُ راکھُ راکھنْہارِیا --	----	ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥
تُجھ بِنُ اورُ ن کوءِ ندرِ نِہارِیا --1-- رہاءُ --	----	ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥
پّرتِپالے پّربھُ آپِ گھٹِ گھٹِ سارِیۓ --	----	ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥
جِسُ منِ وُٹھا آپِ تِسُ ن وِسارِیۓ --2--	----	ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥
جو کِچھُ کرے سُ آپِ آپنْ بھانْیا --	----	ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥
بھگتا کا سہائی جُگِ جُگِ جانْیا --3--	----	ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥
جپِ جپِ ہرِ کا نامُ کدے ن جھُورِیۓ --	----	ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥
نانک درس پِیاس لوچا پُورِیۓ --109--7--4--	----	ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
کِیا سووہِ نامُ وِسارِ گاپھل[1] گہِلیا -- | [1]غافل-	----	ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥

کِتیں اِتُ دریاءِ وںّجنِ وہدِیا --1--	----	ਕਿਤੀ ਇਤੁ ਦਰੀਆਇ ਵੰਞਨਿ੍ ਵਹਦਿਆ ॥੧॥
بوہتھڑا ہرِ چرنْ من چڑِ لنّگھیِۓ --	----	ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥
آٹھ پہر گُنْ گاءِ سادھو سنّگیِۓ --1-- رہاءُ --	----	ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥
بھوگہِ بھوگ انیک وِنُْ ناوے سُنّجِیا --	----	ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥
ہرِ کی بھگتِ بِنا مرِ مرِ رُنّنِیا --2--	----	ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥
کپڑ بھوگ سُگنّدھ تنِ مردن مالنْا --	----	ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥
بِنُ سِمرن تنُ چھارُ سرپر چالنْا --3--	----	ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥
مہا بِکھمُ سنّسارُ وِرلےَ پیکھِیا --	----	ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥
چھوُٹنُ ہرِ کی سرنْ لیکھُ نانک لیکھِیا --4--8--110--	----	ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
کوءِ ن کِس ہی سنّگِ کاہے گربیِۓ --	----	ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
ایکُ نامُ آدھارُ بھئُجلُ تربیِۓ --1--	----	ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥
مےَ گریب[1] سچُ ٹیک توُنّ میرے ستِگُر پوُرے -- | [1]غریب-	----	ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

دیکھ تُمّہارا درسنو میرا منُ دھیِرے --1-- رہاءُ --	----	ਦੇਖ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥
راجُ مالُ جنّجالُ[1] کاجِ ن کِتےَ گنو[2] -- | [1]زنجّالُ- [2]گنو-	----	ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥
ہرِ کیِرتنُ آدھارُ نِہچل ایہُ دھنو[1] --2-- | [1]دھنو-	----	ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥
جیتے مائِیا رنّگ تیت پچھاوِیا --	----	ਜੇਤੇ ਮਾਇਆ ਰੰਗ ਤੇਤ ਪਛਾਵਿਆ ॥
سُکھ کا نامُ نِدھانُ گُرمُکھِ گاوِیا --3--	----	ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥
سچا گُنی نِدھانُ تُوںّ پّربھ گہِر گنّبھیِرے --	----	ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥
آس بھروسا کھسم[1] کا نانک کے جیِئرے --4--9--111-- | [1]خصم-	----	ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
جِسُ سِمرت دُکھُ جاءِ سہج سُکھُ پائیِئےَ --	----	ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥
ریَنِ دِنسُ کر جوڑِ ہرِ ہرِ دھِیائیِئےَ --1--	----	ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥
نانک کا پّربھُ سوءِ جِس کا سبھُ کوءِ --	----	ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥
سرب رہِیا بھرپُورِ سچا سچُ سوءِ --1-- رہاءُ --	----	ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥

اَنتر باہر سنگ سہائی گیان جوگ --	----	ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥
تِسہِ ارادھ منا بِناسے سگل روگ --2--	----	ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥
راکھنہار اپار راکھے اگن ماہ --	----	ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥
سیتل ہر ہر نام سمرت تپت جاء --3--	Page# [399]	ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥
سوکھ سہج آنند گھنا نانک جن دھورا --	----	ਸੁਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥
کارج سگلے سدھ بھئے بھیٹیا گر پورا --4--10--112--	----	ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥
آسا مہلا[1] 5 -- | محلا[1]	----	ਆਸਾ ਮਹਲਾ ੫ ॥
گوبند گنی ندھان گرمکھ جانئیے --	----	ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥
ہوء کرپال دئیال ہر رنگ مانئیے --1--	----	ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥
آوہ سنت ملاہ ہر کتھا کہانیا --	----	ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥
اندن سمرہ نام تج لاج لوکانیا --1-- رہاء --	----	ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥
جپ جپ جیوا نام ہووے اند گھنا --	----	ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥
متھیا موہ سنسار جھوٹھا ونسنا --2--	----	ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥
چرن کمل سنگ نیہ کنے ورلے لائیا --	----	ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥

دھنّ سُہاوا مُکھ جِن ہر دھیائیا --3--	----	ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥
جنم مرݨ دُکھ کال سِمرت مِٹ جاوئی --	----	ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥
نانک کےَ سُکھ سوءِ جو پرّبھ بھاوئی --113--11--4--	----	ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
آوہُ مِیت اِکتّر ہوءِ رس کس سبھِ بھُنچّہ --	----	ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
انمرّت نامُ ہر ہر جپہ مِل پاپا مُنچّہ --1--	----	ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥
تتُ وِیچارہ سنّت جنہ تا تے بِگھنُ ن لاگےَ --	----	ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥
کھِین بھۓ سبھِ تسکرا گُرمُکھِ جنُ جاگےَ --1-- رہاءُ --	----	ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥
بُدھِ گرِیبی[1] کھرچُ لیَہُ ہئُمےَ بِکھُ جارہ -- | [1]غریبی-	----	ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥
ساچا ہٹُ پُورا سئُدا وکھرُ نامُ واپارہ --2--	----	ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥
جی ءُ پِنّڈُ دھنُ ارپِیا سیئی پتونّتے --	----	ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥

آپنڑے پّربھ بھاٹیا نِت کیل کرنّتے --3--	----	ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥
دُرمتِ مدُ جوپیوتے بِکھلی پتِ کملی --	----	ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
رام رسائِنڑ جو رتے نانک سچ املی --4--12--114--	----	ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
اُدمُ کیِا کرائیا آرنّبھُ رچائیا --	----	ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥
نامُ جپے جپِ جیوٹا گُرِ منّترُ دّرڑائیا --1--	----	ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥
پاءِ پرہ ستِگُرو کےَ جِن بھرمُ بدارِیا --	----	ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥
کرِ کرِپا پّربھِ آپنڑی سچُ ساجِ سوارِیا --1-- رہاءُ --	----	ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥
کرُ گہِ لینے آپنڑے سچُ ہُکمِ[1] رجائی[2] -- | [1]حُکم- [2]رضائی-	----	ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥
جو پّربھِ دِتی داتِ سا پُورن وڈِیائی --2--	----	ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥

سدا سدا گُن گائیئہِ جپ نامُ مُراری --	----	ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥
نیمُ نِباہِئو ستِگُرو پّربھِ کِرپا دھاری --3--	----	ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥
نامُ دھنُ گُن گاءُ لابھُ پُورے گُرِ دِتا --	----	ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥
ونْجارے سنّت نانکا پّربھُ ساہُ اِمتا --4--13--115--	----	ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥
آسا مہلا[1] 5 -- | [1]محلا	----	ਆਸਾ ਮਹਲਾ ੫ ॥
جا کا ٹھاکُرُ تُہی پّربھ تا کے وڈبھاگا --	----	ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
اوہُ سُہیلا سد سُکھی سبھُ بھّرمُ بھءُ بھاگا --1--	----	ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
ہم چاکر گوبِنّد کے ٹھاکُرُ میرا بھارا --	----	ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
کرن کراون سگل بِدھِ سو ستِگُرو ہمارا --1-- رہاءُ --	----	ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
دُوجا ناہی اَئُرُ کو تا کا بھءُ کرِیۓ --	----	ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥

گُر سیوا مہلُ[1] پائیئَ جگُ دُترُ ترِیئَ ـ ـ2ـ ـ | [1]محلُ ـ	Page# [400]	ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
دِرسٹِ تیری سُکھُ پائیئَ من ماہِ نِدھانا ـ ـ	----	ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
جا کءُ تُم کِرپال بھئے سیوک سے پروانا ـ ـ3ـ ـ	----	ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
انّمرِت رسُ ہرِ کیرتنو کو وِرلاپِیوے ـ ـ	----	ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
وجہُ نانکُ ملےَ ایکُ نامُ رِد جپِ جپِ جِیوےَ ـ ـ116ـ ـ14ـ ـ4ـ ـ	----	ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥
آسا مہلا[1] 5 ـ ـ | [1]محلا ـ	----	ਆਸਾ ਮਹਲਾ ੫ ॥
جا پّربھ کی ہءُ چیرُلی سو سبھ تے اُوچا ـ ـ	----	ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥
سبھُ کِچھُ تا کا کانْڈھیئَ تھورا ارُ مُوچا ـ ـ1ـ ـ	----	ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥
جیء پّران میرا دھنو ساہِب[1] کی منِیا ـ ـ | [1]صاحِب ـ	----	ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥

نامِ جسَے کے اُوجلی تِس داسی گنِیا --1-- رہاءُ --	----	ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥
ویپرواہُ اننّد مےَ ناءُ مانٹک ہیرا --	----	ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥
رجی دھائی سدا سُکھُ جا کا تُونّ میرا --2--	----	ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥
سکھی سہیری سنّگ کی سُمتِ دِرڑاوءُ --	----	ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥
سیوہُ سادھُو بھاءُ کرِ تءُ نِدھِ ہرِ پاوءُ --3--	----	ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥
سگلی داسی ٹھاکُرے سبھ کہتی میرا --	----	ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥
جِسہِ سِیگارے نانکا تِس سُکھِ بسیرا --4--15--117--	----	ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥
آسا مہلا[1] 5 -- | محلا[1]	----	ਆਸਾ ਮਹਲਾ ੫ ॥
سنّتا کی ہوءِ داسری ایہُ اچارا سِکھُ ری --	----	ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
سگل گُنا گُنّ اُوتمو بھرتا دُورِ ن پکھُ ری --1--	----	ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥

اِہ منُ سُنّدرِ آپنٹا
ہرِ نامِ مجیٹھےَ رنّگِ ری --

---- ਇਹੁ ਮਨੁ ਸੁੰਦਰਿ ਆਪਣਾ
ਹਰਿ ਨਾਮਿ ਮਜੀਠੈ ਰੰਗਿ ਰੀ ॥

تیاگِ سِیانٹپ چاتُری
تُوںَ جانٹُ گُپالِہِ سنّگِ ری --1-- رہاءُ --

---- ਤਿਆਗਿ ਸਿਆਣਪ ਚਾਤੁਰੀ
ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

بھرتا کہےَ سُ مانیئےَ
ایہُ سِیگارُ بنٹاءِ ری --

---- ਭਰਤਾ ਕਹੈ ਸੁ ਮਾਨੀਐ
ਏਹੁ ਸੀਗਾਰੁ ਬਣਾਇ ਰੀ ॥

دُوجا بھاءُ وِسارِیئےَ
ایہُ تنّبولا کھاءِ ری --2--

---- ਦੂਜਾ ਭਾਉ ਵਿਸਾਰੀਐ
ਏਹੁ ਤੰਬੋਲਾ ਖਾਇ ਰੀ ॥੨॥

گُر کا سبدُ کرِ دِیپکو
اِہ ست کی سیج بِچھاءِ ری --

---- ਗੁਰ ਕਾ ਸਬਦੁ ਕਰਿ ਦੀਪਕੋ
ਇਹ ਸਤ ਕੀ ਸੇਜ ਬਿਛਾਇ ਰੀ ॥

آٹھ پہر کر جوڑِ رہُ
تءُ بھیٹےَ ہرِ راءِ ری --3--

---- ਆਠ ਪਹਰ ਕਰ ਜੋੜਿ ਰਹੁ
ਤਉ ਭੇਟੈ ਹਰਿ ਰਾਇ ਰੀ ॥੩॥

تِس ہی چجُ سِیگارُ سبھُ
سائی رُوپِ اپارِ ری --

---- ਤਿਸ ਹੀ ਚਜੁ ਸੀਗਾਰੁ ਸਭੁ
ਸਾਈ ਰੂਪਿ ਅਪਾਰਿ ਰੀ ॥

سائی سوہاگنِ[1] نانکا
جو بھانی کرتارِ ری

---- ਸਾਈ ਸੋੁਹਾਗਣਿ ਨਾਨਕਾ
ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

--4--16--118-- | [1]سوہاگنِ-

آسا مہلا[1] 5 -- | [1]محلا-

---- ਆਸਾ ਮਹਲਾ ੫ ॥

ڈِیگن ڈولا تئُو لءُ ج ءُ من کے بھرما --	ਡੀਗਨ ਡੋਲਾ ਤਉ ਲਉ ਜਉ ਮਨ ਕੇ ਭਰਮਾ ॥
بھّرم کاٹے گُرِ آپنۓ پاۓ بِسراما --1--	ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥
اوءِ بِکھادی دوکھِیا تے گُر تے ہُوٹے --	ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥
ہم چھُوٹے اب اُنّہا تے اوءِ ہم تے چھُوٹے --1-- رہاءُ --	ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥
میرا تیرا جانتا تب ہی تے بنّدھا --	ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥
گُرِ کاٹی اگیانتا تب چھُٹکے پھنّدھا --2--	ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥
جب لگُ ہُکمُ[1] ن بُوجھتا تب ہی لءُ دُکھِیا -- | حُکمُ[1]-	ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥
گُر مِلِ ہُکمُ[1] پچھانِیا تب ہی تے سُکھِیا --3-- | حُکمُ[1]-	ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥
نا کو دُسمنُ دوکھِیا ناہی کو منّدا --	ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥

گُر کی سیوا سیوکو نانک کھسمے[1] بنّدا ۔۔4۔۔17۔۔119۔۔ |	----	ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥
[1]خصمے۔		
آسا مہلا[1] 5 ۔۔ | [1]محلا۔	----	ਆਸਾ ਮਹਲਾ ੫ ॥
سُوکھ سہج آنُد گھنّا ہرِ کیرتنُ گاءُ ۔۔	----	ਸੁਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
گرہ نِوارے ستِگُرو دے اپنّا ناءُ ۔۔1۔۔	----	ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥
بلِہاری گُر آپنّے سد سد بلِ جاءُ ۔۔	----	ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥
گُرو وِٹہُ ہءُ وارِیا جِسُ مِلِ سچُ سُیاءُ ۔۔1۔۔ رہاءُ ۔۔	Page# [401]	ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
سگُن اپسگُن تِس کءُ لگہِ جِسُ چیتِ ن آوے ۔۔	----	ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
تِسُ جمُ نیڑِ ن آوئی جو ہرِ پّربھِ بھاوے ۔۔2۔۔	----	ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥
پُنّن دان جپ تپ جیتے سبھ اُوپرِ نامُ ۔۔	----	ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥
ہرِ ہرِ رسنا جو جپے تِسُ پُورن کامُ ۔۔3۔۔	----	ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥

بھےَ بنسے بھّرم موہ گۓ کو دِسےَ ن بییا ۔۔	----	ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥
نانکؑ راکھے پاربّرہمِ پھِرِ دُوکھُ ن تھِییا ۔۔4۔۔18۔۔120۔۔	----	ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥
آسا گھرُ 9 مہلا[1] 5 | [1]محلا۔	----	ਆਸਾ ਘਰੁ ੯ ਮਹਲਾ ੫
ੴ سِتگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
چِتوءُ چِتوِ سرب سُکھ پاوءُ آگےَ بھاوءُ کِ ن بھاوءُ ۔۔	----	ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥
ایکُ داتارُ سگل ہےَ جاچِکؑ دُوسر کےَ پہِ جاوءُ ۔۔1۔۔	----	ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥
ہءُ ماگءُ آن لجاوءُ ۔۔	----	ਹਉ ਮਾਗਉ ਆਨ ਲਜਾਵਉ ॥
سگل چھتّرپتِ ایکو ٹھاکُرُ کئُنُ سمسرِ لاوءُ ۔۔1۔۔ رہاءُ ۔۔	----	ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥
اُوٹھءُ بَیسءُ رہِ بھِ ن ساکءُ درسنُ کھوجِ کھوجاوءُ ۔۔	----	ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥
بّرہمادِکؑ سنکادِکؑ سنکؑ سننّدن سناتن سنتکُمار تِنّہ کءُ مہلُ[1] دُلبھاوءُ ۔۔2۔۔ | [1]محلُ۔	----	ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ ਕਉ ਮਹਲੁ ਦੁਲਭਾਵਉ ॥੨॥

اگم اگم آگادھِ بودھ کیمتِ[1] پرےَ ن پاوءُ -- | قیمتِ-	----	ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥
تاکی سرنِ ستِ پُرکھ کی ستِگُر پُرکھُ دھِیاوءُ --3--	----	ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥
بھئِئو کرِپالُ دئِیالُ پرّبھُ ٹھاکُرُ کاٹِئو بنّدھُ گراوءُ --	----	ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥
کہُ نانک جءُ سادھسنّگُ پائِئو تءُ پھِرِ جنمِ ن آوءُ --121--1--4--	----	ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥
آسا مہلا[1] 5 -- | محلا-	----	ਆਸਾ ਮਹਲਾ ੫ ॥
انّترِ گاوءُ باہرِ گاوءُ گاوءُ جاگِ سواری --	----	ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥
سنّگِ چلن کءُ توسا[1] دِینّہا گوبِنّد نام کے بِئُہاری --1-- | توشا-	----	ਸੰਗਿ ਚਲਨ ਕਉ ਤੋਸਾ ਦੀਨ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥
اور بِساری بِساری --	----	ਅਵਰ ਬਿਸਾਰੀ ਬਿਸਾਰੀ ॥
نامُ دانُ گُرِ پُورےَ دِیئو مےَ ایہو آدھاری --1-- رہاءُ --	----	ਨਾਮੁ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥
دُوکھنِ گاوءُ سُکھِ بھی گاوءُ مارگِ پنّتھِ سمہاری --	----	ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹਾਰੀ ॥

نام دِرڑُ گُرِ من مہِ دِییا
موری تِسا بُجھاری --2--
---- ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ
ਮੋਰੀ ਤਿਸਾ ਬੁਝਾਰੀ ॥੨॥

دِنُ بھی گاوءُ رَینی گاوءُ
گاوءُ ساسِ ساسِ رسناری --
---- ਦਿਨੁ ਭੀ ਗਾਵਉ ਰੈਨੀ ਗਾਵਉ
ਗਾਵਉ ਸਾਸਿ ਸਾਸਿ ਰਸਨਾਰੀ ॥

ستسنگتِ مہِ بِساسُ ہوءِ
ہرِ جیوت مرت سنگاری --3--
---- ਸਤਸੰਗਤਿ ਮਹਿ ਬਿਸਾਸੁ ਹੋਇ
ਹਰਿ ਜੀਵਤ ਮਰਤ ਸੰਗਾਰੀ ॥੩॥

جن نانک کءُ اِہُ دانُ دیہُ پرّبھ
پاوءُ سنّت رین اُرِ دھاری --
---- ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ
ਪਾਵਉ ਸੰਤ ਰੇਨ ਉਰਿ ਧਾਰੀ ॥

سّرونی کتھا نَین درسُ پیکھءُ
مستکُ گُر چرناری --4--2--122--
---- ਸ੍ਰਵਨੀ ਕਥਾ ਨੈਨ ਦਰਸੁ ਪੇਖਉ
ਮਸਤਕੁ ਗੁਰ ਚਰਨਾਰੀ ॥੪॥੨॥੧੨੨॥

ੴ ستگُر پرّسادِ --
---- ੴ ਸਤਿਗੁਰ ਪ੍ਰਸਾਦਿ ॥

آسا گھرُ 10 مہلا 5 -- | محلا
---- ਆਸਾ ਘਰੁ ੧੦ ਮਹਲਾ ੫ ॥

جِس نو تُوںّ استھِرُ کرِ مانہِ
تے پاہُن دو داہا --
---- ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ
ਤੇ ਪਾਹੁਨ ਦੋ ਦਾਹਾ ॥

پُتّر کلتّر گرِہ سگل سمگری
سبھ مِتھیا اسناہا --1--
Page# [402]
ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ
ਸਭ ਮਿਥਿਆ ਅਸਨਾਹਾ ॥੧॥

رے من کیا کرہِ ہے ہا ہا --
---- ਰੇ ਮਨ ਕਿਆ ਕਰਹਿ ਹੈ ਹਾ ਹਾ ॥

دِرسٹِ دیکھُ جیسے ہرِچنّدئُری
اِکُ رام بھجن لے لاہا --1-- رہاءُ --
---- ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ
ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥

جَیسے بستر دیہ اوڑھانے دِن دوءِ چارِ بھوراہا --	----	ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥
بھِیتِ اُوپرے کیتکُ دھائیۓ انّتِ اورکو آہا --2--	----	ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥
جَیسے انّبھُ کُنّڈ کرِ راکھِئو پرت سِنّدھُ گلِ جاہا --	----	ਜੈਸੇ ਅੰਭੁ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥
آوگِ آگِیا پاربرّہم کی اُٹھِ جاسی مُہت چساہا --3--	----	ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥
رے من لیکھےَ چالہِ لیکھےَ بَیسہِ لیکھےَ لَیدا ساہا --	----	ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥
سدا کِیرتِ کرِ نانک ہرِ کی اُبرے ستِگُر چرنڑ اوٹاہا --123--1--4--	----	ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥
آسا مہلا[1] 5 -- | محلا[1]	----	ਆਸਾ ਮਹਲਾ ੫ ॥
اپُسٹ بات تے بھئی سِیدھری دُوت دُسٹ سجنئی --	----	ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥
انّدھکار مہِ رتنُ پرّگاسِئو ملِین بُدھِ ہچھنئی --1--	----	ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥
جءُ کِرپا گوبِنّد بھئی --	----	ਜਉ ਕਿਰਪਾ ਗੋਬਿੰਦ ਭਈ ॥

سُکھ سنّپتِ ہرِ نام پھل پاۓ ستِگُر مِلئی --1-- رہاءُ --	----	ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥
موہِ کِرپن کءُ کوءِ ن جانت سگل بھون پّر گٹئی --	----	ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥
سنّگِ بَیٹھنو کہی ن پاوت ہُنِ سگل چرنڑ سیوئی --2--	----	ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥
آڈھ آڈھ کءُ پھِرت ڈھُونّڈھتے من سگل ترِّسن بُجھِ گئی --	----	ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥
ایکُ بولُ بھی کھوتو ناہی سادھسنّگتِ سِیتلئی --3--	----	ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥
ایک جِیہ گُنڑ کون وکھانَے اگم اگم اگمئی --	----	ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥
داسُ داس داس کو کرِیئہُ جن نانک ہرِ سرنڑئی --4--2--124--	----	ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
رے مُوڑے لاہے کءُ تُونّ ڈھِیلا ڈھِیلا توٹے کءُ بیگِ دھائِیا --	----	ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥
سست وکھرُ تُونّ گھِنّنہِ ناہی پاپی بادھا ریناِئیا --1--	----	ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥

سِتگُر تیری آسائِیا --	----	ਸਤਿਗੁਰ ਤੇਰੀ ਆਸਾਇਆ ॥
پِتت پاوَنُ تیرو نامُ پاربّرہم مےَ ایہا اوٹائِیا --1-- رہاءُ --	----	ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥
گنّدھݨ وَیݨ سُݨہِ اُرجھاوہِ نامُ لَیت الکائِیا --	----	ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥
نِنّد چِنّد کءُ بہُتُ اُماہِئو بُوجھی اُلٹائِیا --2--	----	ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥
پر دھن پر تن پر تی نِنّدا اکھادھِ کھاہِ ہرکائِیا --	----	ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥
ساچ دھرم سِءُ رُچِ نہی آوےَ ستِ سُنت چھوہائِیا --3--	----	ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥
دِین دئِیال کرِپال پّربھ ٹھاکُر بھگت ٹیک ہرِ نائِیا --	----	ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥
نانک آہِ سرݨ پّربھ آئِئو راکھُ لاج اپنائِیا --4--3--125--	----	ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
مِتھِیا سنّگِ سنّگِ لپٹائے موہ مائِیا کرِ بادھے --	----	ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥

جہ جانو سو چِیتِ ن آوے اہنّبُدھِ بھۓ آدھے --1--	----	ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਧੇ ॥੧॥
من بَیراگی کِءُ ن ارادھے --	----	ਮਨ ਬੈਰਾਗੀ ਕਿਉ ਨ ਅਰਾਧੇ ॥
کاچ کوٹھری ماہِ تُونّ بستا سنّگِ سگل بکھے َکی بِیادھے --1-- رہاءُ --	----	ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥
میری میری کرت دِنُ رَینِ بِہاوے پلُ کھِنُ چھیجے َارجادھے --	----	ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥
جَیسے مٹھے َسادِ لوبھاۓ جھُوٹھ دھنّدھِ دُرگادھے --2--	Page# [403]	ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥
کام کّرودھ ارُ لوبھ موہ اِہ اِنّدری رسِ لپٹادھے --	----	ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥
دِیئی بھواری پُرکھِ بِدھاتے َ بہُرِ بہُرِ جنمادھے --3--	----	ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥
جءُ بھئِو کّرِپالُ دِین دُکھ بھنّجنُ تءُ گُر مِلِ سبھ سُکھ لادھے --	----	ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥
کہُ نانک دِنُ رَینِ دھِیاوءُ مارِ کاڈھی سگل اُپادھے --4--	----	ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥
اِءُ جپِئو بھائی پُرکھُ بِدھاتے --	----	ਇਉ ਜਪਿਓ ਭਾਈ ਪੁਰਖੁ ਬਿਧਾਤੇ ॥

بھِئو کرِپالُ دِین دُکھ بھنّجنُ جنم مرنْ دُکھ لاتھے --1-- رہاءُ دُوجا --126--4--4--	----	ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥
آسا مہلا[1] 5 -- | محلا[1]	----	ਆਸਾ ਮਹਲਾ ੫ ॥
نِمکھ کام سُیاد کارنْ کوٹِ دِنس دُکھُ پاوہِ --	----	ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥
گھری مُہت رنّگ ماٹہِ پھِرِ بہُرِ بہُرِ پچھُتاوہِ --1--	----	ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥
انّدھے چیتِ ہرِ ہرِ رائِیا --	----	ਅੰਧੇ ਚੇਤਿ ਹਰਿ ਹਰਿ ਰਾਇਆ ॥
تیرا سو دِنُ نیڑےَ آئِیا --1-- رہاءُ --	----	ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥
پلک دِرسٹِ دیکھِ بھُولو آک نیم کو تُونّمرُ --	----	ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥
جَیسا سنّگُ بِسیئر سِءُ ہےَ رے تَیسو ہی اِہُ پر گرِہُ --2--	----	ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥
بَیری کارنْ پاپ کرتا بستُ رہی امانا --	----	ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥
چھوڈِ جاہِ تِن ہی سِءُ سنّگی ساجن سِءُ بَیرانا --3--	----	ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

سگل سنّسارُ اِہے بِدھِ بیاپِئو سو اُبرِئو جِسُ گُرُ پُورا --	----	ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥
کہُ نانک بھو ساگرُ ترِئو بھےٗ پُنِیت سرِیرا --4--5--127--	----	ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥
آسا مہلا[1] 5 دُپدے -- | محلا[1]-	----	ਆਸਾ ਮਹਲਾ ੫ ਦੁਪਦੇ ॥
لُوکِ کمانو سوئی تُمہ پیکھِئو مُوڑ مُگدھ مُکرانی --	----	ਲੁਕਿ ਕਮਾਨੋ ਸੋਈ ਤੁਮ੍ ਪੇਖਿਓ ਮੂੜ ਮੁਗਧ ਮੁਕਰਾਨੀ ॥
آپ کمانے کءُ لے بانْدھے پھِرِ پاچھےَ پچھُتانی --1--	----	ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥
پّربھ میرے سبھ بِدھِ آگےَ جانی --	----	ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥
بھّرم کے مُوسے تُوںَ راکھت پردا پاچھےَ جیء کی مانی --1-- رہاء --	----	ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥
جِتُ جِتُ لاۓ تِتُ تِتُ لاگے کِیا کو کرےَ پرانی --	----	ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥
بکھِسِ[1] لیہُ پاربّرہم سُیامی نانک سد کُربانی[2] --2--6--128--	----	ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥
بخشِ[1]- قُربانی[2]-		
آسا مہلا[1] 5 -- | محلا[1]-	----	ਆਸਾ ਮਹਲਾ ੫ ॥
اپُنے سیوک کی آپے راکھےَ آپے نامُ جپاوے --	----	ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

جہ جہ کاج کِرتِ سیوک کی تہا تہا اُٹھِ دھاوےَ --1--	----	ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
سیوک کءُ نِکٹی ہوءِ دِکھاوے --	----	ਸੇਵਕ ਕਉ ਨਿਕਟੀ ਹੋਇ ਦਿਖਾਵੈ ॥
جو جو کہےَ ٹھاکُر پہِ سیوکُ تتکال ہوءِ آوے --1-- رہاءُ --	----	ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥
تِسُ سیوک کےَ ہءُ بلِہاری جو اپنے پّربھ بھاوےَ --	----	ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥
تِس کی سوءِ سُنٹی منُ ہریا تِسُ نانک پرسنِ آوےَ --129--7--2--	----	ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥
آسا گھرُ 11 مہلا[1] 5 | محلا[1]	----	ਆਸਾ ਘਰੁ ੧੧ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
نٹُویا بھیکھ دِکھاوےَ بہُ بِدھِ جَیسا ہےَ اوہُ تَیسا رے --	----	ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥
انِک جونِ بھّرمِئو بھّرم بھیِترِ سُکھِ ناہی پرویسا رے --1--	----	ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥
ساجن سنّت ہمارے میِتا بِنُ ہرِ ہرِ آنیِتا رے --	Page# [404]	ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥

ਸਾਧਸੰਗਿ ਮਿਲਿ ਹਰਿ ਗੁਣ ਗਾਏ
ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥

سادھسنگ مِلِ ہرِ گُن گاۓ
اِہُ جنمُ پدارتھُ جِیتا رے --1-- رہاءُ --

ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹੀ
ਕਹਹੁ ਕਵਨ ਬਿਧਿ ਤਰੀਐ ਰੇ ॥

ترَے گُن مائِیا بّرہم کی کینّھی
کہہُ کون بِدھِ ترِیئےَ رے --

ਘੂਮਨ ਘੇਰ ਅਗਾਹ ਗਾਖਰੀ
ਗੁਰ ਸਬਦੀ ਪਾਰਿ ਉਤਰੀਐ ਰੇ ॥੨॥

گھُومن گھیر اگاہ گاکھری
گُر سبدی پارِ اُترِیئےَ رے --2--

ਖੋਜਤ ਖੋਜਤ ਖੋਜਿ ਬੀਚਾਰਿਓ
ਤਤੁ ਨਾਨਕ ਇਹੁ ਜਾਨਾ ਰੇ ॥

کھوجت کھوجت کھوجِ بِچارِئو
تتُ نانک اِہُ جانا رے --

ਸਿਮਰਤ ਨਾਮੁ ਨਿਧਾਨੁ ਨਿਰਮੋਲਕੁ
ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥

سِمرت نامُ نِدھانُ نِرمولکُ
منُ مانکُ پتِیِیانا رے
--130--1--3--

ਆਸਾ ਮਹਲਾ ੫ ਦੁਪਦੇ ॥

آسا مہلا[1] 5 دُپدے -- | [1]محلا

ਗੁਰ ਪਰਸਾਦਿ ਮੇਰੈ ਮਨਿ ਵਸਿਆ
ਜੋ ਮਾਗਉ ਸੋ ਪਾਵਉ ਰੇ ॥

گُر پرسادِ میرےَ منِ وسِیا
جو ماگءُ سو پاوءُ رے --

ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ
ਬਹੁਰਿ ਨ ਕਤਹੂੰ ਧਾਵਉ ਰੇ ॥੧॥

نام رنگِ اِہُ منُ ترِپتانا
بہُرِ ن کتہُونّ دھاوءُ رے --1--

ਹਮਰਾ ਠਾਕੁਰੁ ਸਭ ਤੇ ਊਚਾ
ਰੈਣਿ ਦਿਨਸੁ ਤਿਸੁ ਗਾਵਉ ਰੇ ॥

ہمرا ٹھاکُرُ سبھ تے اُوچا
رَینِ دِنسُ تِس گاوءُ رے --

کھِن مہِ تھاپ اُتھاپنہارا
تِس تے تُجھِ ڈراوءُ رے --1-- رہاءُ
--

ਖਿਨ ਮਹਿ ਥਾਪਿ ਉਥਾਪਨਹਾਰਾ
ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥

جب دیکھءُ پّربھُ اپُنا سُیامی
تءُ اورہِ چیتِ ن پاوءُ رے --

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ
ਤਉ ਅਵਰਹਿ ਚੀਤਿ ਨ ਪਾਵਉ ਰੇ ॥

نانکُ داسُ پّربھِ آپ پہِرائِیا
بھّرمُ بھءُ میٹِ لِکھاوءُ رے
--131--2--2--

ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ
ਭ੍ਰਮੁ ਭਉ ਮੇਟਿ ਲਿਖਾਵਉ ਰੇ
॥੨॥੨॥੧੩੧॥

آسا مہلا[1] 5 -- | [1]محلا-

ਆਸਾ ਮਹਲਾ ੫ ॥

چارِ برن چئُہا کے مردن
کھٹُ درسن کر تلی رے --

ਚਾਰਿ ਬਰਨ ਚਉਹਾ ਕੇ ਮਰਦਨ
ਖਟੁ ਦਰਸਨ ਕਰ ਤਲੀ ਰੇ ॥

سُنّدر سُگھر سرُوپ سِیانے
پنّچہُ ہی موہِ چھلی رے --1--

ਸੁੰਦਰ ਸੁਘਰ ਸਰੂਪ ਸਿਆਨੇ
ਪੰਚਹੁ ਹੀ ਮੋਹਿ ਛਲੀ ਰੇ ॥੧॥

جِنِ مِلِ مارے پنّچ سُوربیر
اَیسو کئُنُ بلی رے --

ਜਿਨਿ ਮਿਲਿ ਮਾਰੇ ਪੰਚ ਸੂਰਬੀਰ
ਐਸੋ ਕਉਨੁ ਬਲੀ ਰੇ ॥

جِنِ پنّچ مارِ بِدارِ گُدارے
سو پُورا اِہ کلی رے --1-- رہاءُ --

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ
ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥

وڈی کوم[1] وسِ بھاگہِ ناہی
مُہکم[2] پھئُج[3] ہٹھلی رے -- | [1]قوم- [2]مُحکم-
[3]فَوج-

ਵਡੀ ਕੋਮ ਵਸਿ ਭਾਗਹਿ ਨਾਹੀ
ਮੁਹਕਮ ਫਉਜ ਹਠਲੀ ਰੇ ॥

کہُ نانک تِن جن نِردلیا سادھسنّگتِ کےَ جھلی رے --132--3--2--	----	ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥
آسا مہلا 5 -- | محلا	----	ਆਸਾ ਮਹਲਾ ੫ ॥
نیِکی جیء کی ہرِ کتھا اُوتم آن سگل رس پھیِکی رے --1-- رہاءُ --	----	ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥
بہُ گُنِ دھُنِ مُنِ جن کھٹُ بیتے اورُ ن کِچھُ لائیِکی رے --1--	----	ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥
بِکھاری نِراری اپاری سہجاری سادھسنّگِ نانک پیِکی رے --133--4--2--	----	ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥
آسا مہلا 5 -- | محلا	----	ਆਸਾ ਮਹਲਾ ੫ ॥
ہماری پِیاری انّمرِت دھاری گُرِ نِمکھ ن من تے ٹاری رے --1-- رہاءُ --	----	ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥
درسن پرسن سرسن ہرسن رنّگِ رنّگی کرتاری رے --1--	----	ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥

کھِنُ رم گُر گم ہرِ دم نہ جم ہرِ کنّٹھِ نانک اُرِ ہاری رے --134--5--2--	----	ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
نِیکی سادھ سنّگانی -- رہاءُ --	----	ਨੀਕੀ ਸਾਧ ਸੰਗਾਨੀ ॥ ਰਹਾਉ ॥
پہر مُورت پل گاوت گاوت گووِنّد گووِنّد وکھانی --1--	----	ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥
چالت بَیست سووت ہرِ جسُ منِ تنِ چرن کھٹانی --2--	----	ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥
ہنْءُ ہئُرو تُو ٹھاکُرُ گئُرو نانک سرنِ پچھانی --3--6--135--	----	ਹੰਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥
راگُ آسا مہلا[1] 5 گھرُ 12 | [1]محلا-	Page# [405]	ਰਾਗੁ ਆਸਾ ਮਹਲਾ ੫ ਘਰੁ ੧੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
تِیاگِ سگل سِیانپا بھجُ پاربّرہم نِرنّکارُ --	----	ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥
ایک ساچے نام باجھہُ سگل دِسےَ چھارُ --1--	----	ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥
سو پّربھُ جانٹیئےَ سد سنّگِ --	----	ਸੋ ਪ੍ਰਭੁ ਜਾਣੀਐ ਸਦ ਸੰਗਿ ॥

گُر پّرسادی بُوجھیۓ
ایک ہرِ کے رنگِ --1-- رہاءُ --

ਗੁਰ ਪ੍ਰਸਾਦੀ ਬੂਝੀਐ
ਏਕ ਹਰਿ ਕੈ ਰੰਗਿ ॥੧॥ ਰਹਾਉ ॥

سرنِ سمرتھ ایک کیری
دُوجا ناہی ٹھاءُ --

ਸਰਣਿ ਸਮਰਥ ਏਕ ਕੇਰੀ
ਦੂਜਾ ਨਾਹੀ ਠਾਉ ॥

مہا بھئُجل لنّگھیۓ
سدا ہرِ گُنڑ گاءُ --2--

ਮਹਾ ਭਉਜਲੁ ਲੰਘੀਐ
ਸਦਾ ਹਰਿ ਗੁਣ ਗਾਉ ॥੨॥

جنم مرنُ نِوارِیۓ
دُکھُ ن جم پُرِ ہوءِ --

ਜਨਮ ਮਰਣੁ ਨਿਵਾਰੀਐ
ਦੁਖੁ ਨ ਜਮ ਪੁਰਿ ਹੋਇ ॥

نامُ نِدھانُ سوئی پاۓ
کِرپا کرے پّربھُ سوءِ --3--

ਨਾਮੁ ਨਿਧਾਨੁ ਸੋਈ ਪਾਏ
ਕ੍ਰਿਪਾ ਕਰੇ ਪ੍ਰਭੁ ਸੋਇ ॥੩॥

ایک ٹیک ادھارُ ایکو
ایک کا منِ جورُ[1] -- | [1]زورـ

ਏਕ ਟੇਕ ਅਧਾਰੁ ਏਕੋ
ਏਕ ਕਾ ਮਨਿ ਜੋਰੁ ॥

نانک جپیۓ مِلِ سادھسنّگتِ
ہرِ بِنُ اورُ ن ہورُ --4--1--136--

ਨਾਨਕ ਜਪੀਐ ਮਿਲਿ ਸਾਧਸੰਗਤਿ
ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥

آسا مہلا[1] 5 -- | [1]محلاـ

ਆਸਾ ਮਹਲਾ ੫ ॥

جیءُ منُ تنُ پّران پّربھ کے
دِیۓ سبھِ رس بھوگ --

ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ
ਦੀਏ ਸਭਿ ਰਸ ਭੋਗ ॥

دِین بنّدھپ جیء داتا
سرنِ راکھنڑ جوگُ --1--

ਦੀਨ ਬੰਧਪ ਜੀਅ ਦਾਤਾ
ਸਰਣਿ ਰਾਖਣੁ ਜੋਗੁ ॥੧॥

میرے من دھیاءِ ہرِ ہرِ ناءُ --	----	ਮੇਰੇ ਮਨ ਧਿਆਇ ਹਰਿ ਹਰਿ ਨਾਉ ॥
ہلتِ پلتِ سہاءِ سنّگے ایک سِءُ لِو لاءُ --1-- رہاءُ --	----	ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥
بید ساستّر جن دھیاوہِ ترنْ کءُ سنّسارُ --	----	ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥
کرم دھرم انیک کِریا سبھ اُوپرِ نامُ اچارُ --2--	----	ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥
کامُ کرودھُ اہنکّارُ بنسےَ ملےَ ستگُر دیو --	----	ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥
نامُ دِرڑُ کرِ بھگتِ ہرِ کی بھلی پربھ کی سیو --3--	----	ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥
چرنْ سرنْ دئِیال تیری تُوں نِمانٹے مانْ --	----	ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥
جیء پرانْ ادھارُ تیرا نانک کا پربھُ تانْ --4--2--137--	----	ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥
آسا مہلا[1] 5 -- | محلا[1]	----	ਆਸਾ ਮਹਲਾ ੫ ॥
ڈولِ ڈولِ مہا دُکھُ پائِیا بِنا سادھو سنّگ --	----	ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥

کھاٹِ لابھُ گوبِنّد ہرِ رسُ پاربرّہم اِک رنّگ --1--	----	ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥
ہرِ کو نامُ جپیئےَ نیتِ --	----	ਹਰਿ ਕੋ ਨਾਮੁ ਜਪੀਐ ਨੀਤਿ ॥
ساسِ ساسِ دھیاءِ سو پرّبھُ تیاگِ اور پریتِ --1-- رہاءُ --	----	ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥
کرنْ کارنْ سمرتھ سو پرّبھُ جیء داتا آپ --	----	ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥
تیاگِ سگل سیانْپا آٹھ پہر پرّبھُ جاپ --2--	----	ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥
مِیتُ سکھا سہاءِ سنّگی اُوچ اگم اپارُ --	----	ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥
چرنْ کمل بساءِ ہِردےَ جیء کو آدھارُ --3--	----	ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥
کرِ کرِپا پرّبھ پاربرّہم گُنْ تیرا جسُ گاءُ --	----	ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥
سرب سُوکھ وڈی وڈِیائی جپِ جیوےَ نانکُ ناءُ --138--3--4--	----	ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥
آسا مہلا[1] 5 -- | محلا[1]-	----	ਆਸਾ ਮਹਲਾ ੫ ॥

اُدمُ کرءُ کراوہُ ٹھاکُر پیکھت سادھو سنّگِ --	----	ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥
ہرِ ہرِ نامُ چراوہُ رنّگنِ آپے ہی پّربھ رنّگِ --1--	----	ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥
من مہِ رام ناما جاپِ --	----	ਮਨ ਮਹਿ ਰਾਮ ਨਾਮਾ ਜਾਪਿ ॥
کرِ کِرپا وسہُ میرے ہِردےَ ہوءِ سہائی آپِ --1-- رہاءُ --	----	ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥
سُنڑِ سُنڑِ نامُ تُمارا پّرِیتم پّربھُ پیکھن کا چاءُ --	----	ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥
دئِیا کرہُ کِرم اپُنے کءُ اِہےَ منورتھُ سُیاءُ --2--	Page# [406]	ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥
تنُ دھنُ تیرا تُوںّ پّربھُ میرا ہمرےَ وسِ کِچھُ ناہِ --	----	ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥
جِءُ جِءُ راکھِہ تِءُ تِءُ رہنڑا تیرا دِییا کھاہِ --3--	----	ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥
جنم جنم کے کِلوِکھ کاٹےَ مجنُ ہرِ جن دھورِ --	----	ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥

بھاءِ بھگتِ بھرم بھءُ ناسے
ہرِ نانک سدا ہجُورِ[1] --4--4--139--
[1]حضُورِ-

ਭਾਇ ਭਗਤਿ ਭਰਮ ਭਉ ਨਾਸੈ
ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥

آسا مہلا[1] 5 -- | [1]محلا-

ਆਸਾ ਮਹਲਾ ੫ ॥

اگم اگوچرُ درسُ تیرا
سو پاۓ جِسُ مستکِ بھاگُ --

ਅਗਮ ਅਗੋਚਰੁ ਦਰਸੁ ਤੇਰਾ
ਸੋ ਪਾਏ ਜਿਸੁ ਮਸਤਕਿ ਭਾਗੁ ॥

آپِ کرِپالِ کرِپا پرِبھِ دھاری
ستِگُرِ بکھسِیا[1] ہرِ نامُ --1-- | [1]بخشیا-

ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ
ਸਤਿਗੁਰਿ ਬਖਸਿਆ ਹਰਿ ਨਾਮੁ ॥੧॥

کلجُگُ اُدھارِیا گُردیو --

ਕਲਿਜੁਗੁ ਉਧਾਰਿਆ ਗੁਰਦੇਵ ॥

مل مُوت مُوڑ جِ مُگھد ہوتے
سبھِ لگے تیری سیو --1-- رہاءُ --

ਮਲ ਮੂਤ ਮੂੜ ਜਿ ਮੁਘਦ ਹੋਤੇ
ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥

تُو آپِ کرتا سبھ سرِسٹِ دھرتا
سبھ مہِ رہِیا سماءِ --

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ
ਸਭ ਮਹਿ ਰਹਿਆ ਸਮਾਇ ॥

دھرم راجا بِسمادُ ہویا
سبھ پئی پیری آءِ --2--

ਧਰਮ ਰਾਜਾ ਬਿਸਮਾਦੁ ਹੋਆ
ਸਭ ਪਈ ਪੈਰੀ ਆਇ ॥੨॥

ستجُگُ تریتا دُیاپرُ بھنیٔے
کلجُگُ اُوتمو جُگا ماہِ --

ਸਤਜੁਗੁ ਤ੍ਰੇਤਾ ਦੁਆਪਰੁ ਭਣੀਐ
ਕਲਿਜੁਗੁ ਊਤਮੋ ਜੁਗਾ ਮਾਹਿ ॥

اہِ کرُ کرے سُ اہِ کرُ پاۓ
کوئی ن پکڑِیۓ کِسے تھاءِ --3--

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ
ਕੋਈ ਨ ਪਕੜੀਐ ਕਿਸੈ ਥਾਇ ॥੩॥

ہرِ جیءُ سوئی کرہِ جِ بھگت تیرے جاچہِ ایہُ تیرا بِردُ --	----	ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥
کر جوڑِ نانک دانُ ماگےَ اپݨیا سنّتا دیہِ ہرِ درسُ --140--5--4--	----	ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥
راگُ آسا مہلا[1] 5 گھرُ 13 | محلا[1]	----	ਰਾਗੁ ਆਸਾ ਮਹਲਾ ੫ ਘਰੁ ੧੩
੧ੴ ستِگر پّرسادِ --	----	੧ੴ ਸਤਿਗੁਰ ਪ੍ਰਸਾਦਿ ॥
ستِگُر بچن تُمّھارے --	----	ਸਤਿਗੁਰ ਬਚਨ ਤੁਮ੍ਹਾਰੇ ॥
نِرگُݨ نِستارے --1-- رہاءُ --	----	ਨਿਰਗੁਣ ਨਿਸਤਾਰੇ ॥੧॥ ਰਹਾਉ ॥
مہا بِکھادی دُسٹ اپوادی تے پُنیت سنّگارے --1--	----	ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥
جنم بھونّتے نرکِ پڑنّتے تِنّہ کے کُل اُدھارے --2--	----	ਜਨਮ ਭਵੰਤੇ ਨਰਕਿ ਪੜੰਤੇ ਤਿਨ੍ ਕੇ ਕੁਲ ਉਧਾਰੇ ॥੨॥
کوءِ ن جانےَ کوءِ ن مانےَ سے پرگٹُ ہرِ دُیارے --3--	----	ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥
کون اُپما دےءُ کون وڈائی نانک کھِنُ کھِنُ وارے --141--1--4--	----	ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥
آسا مہلا[1] 5 -- | محلا[1]	----	ਆਸਾ ਮਹਲਾ ੫ ॥

باور سوءِ رہے --1-- رہاءُ --	----	ਬਾਵਰ ਸੋਇ ਰਹੇ ॥੧॥ ਰਹਾਉ ॥
موہ کُٹنّب بِکھے رس ماتے مِتھیا گہن گہے --1--	----	ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥
مِتھن منورتھ سُپن آنند اُلاس مَنِ مُکھِ ستِ کہے --2--	----	ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥
انّمرِتُ نامُ پدارتھُ سنّگے تِلُ مرمُ ن لہے --3--	----	ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥
کرِ کرِپا راکھے ستسنّگے نانک سرنِ آہے --4--2--142--	----	ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥
آسا مہلا[1] 5 تِپدے -- | [1]محلا-	----	ਆਸਾ ਮਹਲਾ ੫ ਤਿਪਦੇ ॥
اوہا پریم پری --1-- رہاءُ --	----	ਓਹਾ ਪ੍ਰੇਮ ਪਿਰੀ ॥੧॥ ਰਹਾਉ ॥
کنِک مانِک گج موتیئن لالن نہ ناہ نہی --1--	----	ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥
راج ن بھاگ ن ہُکم[1] ن ساد ن -- | [1]حُکم-	----	ਰਾਜ ਨ ਭਾਗ ਨ ਹੁਕਮ ਨ ਸਾਦ ਨ ॥
کِچھُ کِچھُ ن چاہی --2--	Page# [407]	ਕਿਛੁ ਕਿਛੁ ਨ ਚਾਹੀ ॥੨॥
چرنن سرنن سنّتن بنّدن --	----	ਚਰਨਨ ਸਰਨਨ ਸੰਤਨ ਬੰਦਨ ॥
سُکھو سُکھُ پاہی --	----	ਸੁਖੋ ਸੁਖੁ ਪਾਹੀ ॥
نانک تپتِ ہری --	----	ਨਾਨਕ ਤਪਤਿ ਹਰੀ ॥

ملے پّریم پِری --3--3--143--	----	ਮਿਲੇ ਪ੍ਰੇਮ ਪਿਰੀ ॥੩॥੩॥੧੪੩॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
گُرہِ دِکھائِئو لوئِنا --1-- رہاءُ --	----	ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥
اِیتہِ اُوتہِ گھٹِ گھٹِ گھٹِ گھٹِ تُونّہی تُونّہی موہِنا --1--	----	ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥
کارن کرنا دھارن دھرنا ا یکےَ ا یکےَ سوہِنا --2--	----	ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥
سنّتن پرسن بلِہاری درسن نانک سُکھِ سُکھِ سوئِنا --3--4--144--	----	ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
ہرِ ہرِ نامُ اموِلا --	----	ਹਰਿ ਹਰਿ ਨਾਮੁ ਅਮੋਲਾ ॥
اوہُ سہجِ سُہیلا --1-- رہاءُ --	----	ਓਹੁ ਸਹਜਿ ਸੁਹੇਲਾ ॥੧॥ ਰਹਾਉ ॥
سنّگِ سہائی چھوڈِ ن جائی اوہُ اگہ اتوِلا --1--	----	ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥
پّرِیتمُ بھائی باپُ مورو مائی بھگتن کا اوِلّہا --2--	----	ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹਾ ॥੨॥
الکھُ لکھائِیا گُر تے پائِیا نانک اِہُ ہرِ کا چوِلّہا --3--5--145--	----	ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹਾ ॥੩॥੫॥੧੪੫॥

آسا مہلا[1] 5 -- | محلا[1]-	----	ਆਸਾ ਮਹਲਾ ੫ ॥
اپنی بھگتِ نِباہِ --	----	ਅਪੁਨੀ ਭਗਤਿ ਨਿਬਾਹਿ ॥
ٹھاکُر آئِئو آہِ --1-- رہاءُ --	----	ਠਾਕੁਰ ਆਇਓ ਆਹਿ ॥੧॥ ਰਹਾਉ ॥
نامُ پدارتھُ ہوءِ سکارتھُ ہِردَے چرن بساہِ --1--	----	ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥
ایہ مُکتا ایہ جُگتا راکھُہ سنّت سنّگاہِ --2--	----	ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥
نامُ دھِیاوءُ سہج سماوءُ نانک ہرِ گُن گاہِ --3--6--146--	----	ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
ٹھاکُر چرنڑ سُہاوے --	----	ਠਾਕੁਰ ਚਰਣ ਸੁਹਾਵੇ ॥
ہرِ سنّتن پاوے --1-- رہاءُ --	----	ਹਰਿ ਸੰਤਨ ਪਾਵੇ ॥੧॥ ਰਹਾਉ ॥
آپُ گوائِیا سیو کمائِیا گُن رس رس گاوے --1--	----	ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥
ایکہِ آسا درس پِیاسا آن ن بھاوے --2--	----	ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥
دئِیا تُہاری کِیا جنّت وِچاری نانک بلِ بلِ جاوے --3--7--147--	----	ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥

آسا مہلا[1] 5 ـــ | محلا[1]ـ ---- ਆਸਾ ਮਹਲਾ ੫ ॥

ایکُ سِمرِ من ماہی ــ1ــ رہاءُ ــ ---- ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥

نامُ دھِیاوہُ رِدے بساوہُ
تِسُ بِنُ کو ناہی ــ1ــ

ਨਾਮੁ ਧਿਆਵਹੁ ਰਿਦੈ ਬਸਾਵਹੁ
ਤਿਸੁ ਬਿਨੁ ਕੋ ਨਾਹੀ ॥੧॥

پّربھ سرنی آئیۓ سرب پھل پائیۓ
سگلے دُکھ جاہی ــ2ــ

ਪ੍ਰਭ ਸਰਨੀ ਆਈਐ ਸਰਬ ਫਲ ਪਾਈਐ
ਸਗਲੇ ਦੁਖ ਜਾਹੀ ॥੨॥

جِیئن کو داتا پُرکھُ بِدھاتا
نانک گھٹِ گھٹِ آہی
ــ3ــ8ــ148ــ

ਜੀਅਨ ਕੋ ਦਾਤਾ ਪੁਰਖੁ ਬਿਧਾਤਾ
ਨਾਨਕ ਘਟਿ ਘਟਿ ਆਹੀ ॥੩॥੮॥੧੪੮॥

آسا مہلا[1] 5 ـــ | محلا[1]ـ ---- ਆਸਾ ਮਹਲਾ ੫ ॥

ہرِ بِسرت سو مُویا ــ1ــ رہاءُ ــ ---- ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥

نامُ دھِیاوے سرب پھل پاوے
سو جنُ سُکھِیا ہُویا ــ1ــ

ਨਾਮੁ ਧਿਆਵੈ ਸਰਬ ਫਲ ਪਾਵੈ
ਸੋ ਜਨੁ ਸੁਖੀਆ ਹੂਆ ॥੧॥

راجُ کہاوے ہءُ کرم کماوے
بادھِئو نلِنی بھّرمِ سُویا ــ2ــ

ਰਾਜੁ ਕਹਾਵੈ ਹਉ ਕਰਮ ਕਮਾਵੈ
ਬਾਧਿਓ ਨਲਿਨੀ ਭ੍ਰਮਿ ਸੂਆ ॥੨॥

کہُ نانک جِسُ ستِگرُ بھیٹِیا
سو جنُ نِہچلُ تھِیا ــ3ــ9ــ149ــ

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ
ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥

آسا مہلا[1] 5 گھرُ 14 | محلا[1]ـ ---- ਆਸਾ ਮਹਲਾ ੫ ਘਰੁ ੧੪

ੴ ستِگر پّرسادِ ــ ---- ੴ ਸਤਿਗੁਰ ਪ੍ਰਸਾਦਿ ॥

اوہُ نیہُ نویلا --	----	ਓਹੁ ਨੇਹੁ ਨਵੇਲਾ ॥
اُپنے پرِیتم سِءُ لاگِ رہے --1-- رہاءُ --	----	ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥
جو پّربھ بھاوے جنمِ ن آوے --	----	ਜੋ ਪ੍ਰਭ ਭਾਵੈ ਜਨਮਿ ਨ ਆਵੈ ॥
ہرِ پرّیم بھگتِ ہرِ پرِّیتِ رچے --1--	----	ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥
پّربھ سنّگِ ملیجے اِہُ منُ دِجے --	Page# [408]	ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥
نانک نامُ ملے اپنی دئِیا کرہُ --2--1--150--	----	ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
مِلُ رام پِیارے تُم بِنُ دھِیرجُ کو ن کرے --1-- رہاءُ --	----	ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥
سِنمّرِتِ ساسترّبہُ کرم کمائے پّربھ تُمرے درس بِنُ سُکھُ ناہی --1--	----	ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥
ورت نیم سنّجم کرِ تھاکے		ਵਰਤ ਨੇਮ ਸੰਜਮ ਕਰਿ ਥਾਕੇ
نانک سادھ سرنِ پّربھ سنّگِ وسے --2--2--151--	----	ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥
آسا مہلا[1] 5 گھرُ 15 پڑتال | [1]محلا-	----	ਆਸਾ ਮਹਲਾ ੫ ਘਰੁ ੧੫ ਪੜਤਾਲ
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥

ਬਿਕਾਰ ਮਾਇਆ ਮਾਦਿ ਸੋਇਓ
ਸੂਝ ਬੂਝ ਨ ਆਵੈ ॥

بِکار مائِیا مادِ سوئِئو
سُوجھ بُوجھ ن آوےَ --

ਪਕਰਿ ਕੇਸ ਜਮਿ ਉਠਾਰਿਓ
ਤਦ ਹੀ ਘਰਿ ਜਾਵੈ ॥੧॥

پکرِ کیس جمِ اُٹھارِئو
تد ہی گھرِ جاوےَ --1--

ਲੋਭ ਬਿਖਿਆ ਬਿਖੈ ਲਾਗੇ
ਹਿਰਿ ਵਿਤ ਚਿਤ ਦੁਖਾਹੀ ॥

لوبھ بِکھِیا بکھےَ لاگے
ہِرِ وِت چِت دُکھاہی --

ਖਿਨ ਭੰਗੁਨਾ ਕੈ ਮਾਨਿ ਮਾਤੇ
ਅਸੁਰ ਜਾਣਹਿ ਨਾਹੀ ॥੧॥ ਰਹਾਉ ॥

کھِن بھنّگُنا کےَ مانِ ماتے
اسُر جانٹھِ ناہی --1-- رہاءُ --

ਬੇਦ ਸਾਸਤ੍ਰ ਜਨ ਪੁਕਾਰਹਿ
ਸੁਨੈ ਨਾਹੀ ਡੋਰਾ ॥

بید ساسترّ جن پُکارہِ
سُنےَ ناہی ڈورا --

ਨਿਪਟਿ ਬਾਜੀ ਹਾਰਿ ਮੂਕਾ
ਪਛੁਤਾਇਓ ਮਨਿ ਭੋਰਾ ॥੨॥

نِپٹِ باجی[1] ہارِ مُوکا
پچھُتائِئو منِ بھورا --2-- | [1]بازی-

ਡਾਨੁ ਸਗਲ ਗੈਰ ਵਜਹਿ ਭਰਿਆ
ਦੀਵਾਨ ਲੇਖੈ ਨ ਪਰਿਆ ॥

ڈانُ سگل گَیر[1] وجہِ بھرِیا
دِیوان لیکھےَ ن پرِیا -- | [1]غَیر-

ਜੇਂਹ ਕਾਰਜਿ ਰਹੈ ਓਲ੍ਹਾ
ਸੋਇ ਕਾਮੁ ਨ ਕਰਿਆ ॥੩॥

جینْہ کارجِ رہےَ اولّہا
سوءِ کامُ ن کرِیا --3--

ਐਸੋ ਜਗੁ ਮੋਹਿ ਗੁਰਿ ਦਿਖਾਇਓ
ਤਉ ਏਕ ਕੀਰਤਿ ਗਾਇਆ ॥

اَیسو جگُ موہِ گُرِ دِکھائِئو
تءُ ایک کِیرتِ گائِیا --

مانُ تانُ تجِ سِیانپ سرنِ نانکُ آئِیا --4--1--152--	----	ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
باپارِ گووِنّد نائے --	----	ਬਾਪਾਰਿ ਗੋਵਿੰਦ ਨਾਏ ॥
سادھ سنّت منائے پِرء پائے گُن گائے پنّچ ناد تُور بجائے --1-- رہاءُ --	----	ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥
کِرپا پائے سہجائے درسائے اب راتِیا گووِنّد سِءُ --	----	ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥
سنّت سیوِ پرِیت ناتھ رنّگُ لالن لائے --1--	----	ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥
گُر گیانُ منِ درِڑائے رہسائے نہی آئے سہجائے منِ نِدھانُ پائے --	----	ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥
سبھ تجی منے کی کام کرا --	----	ਸਭ ਤਜੀ ਮਨੈ ਕੀ ਕਾਮ ਕਰਾ ॥
چِرُ چِرُ چِرُ چِرُ بھئِیا منِ بہُتُ پِیاس لاگی --	----	ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥
ہرِ درسنو دِکھاوہُ موہِ تُم بتاوہُ --	----	ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥
نانک دِین سرنِ آئے گلِ لائے --153--2--2--	----	ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥

آسا مہلا[1] 5 -- | محلا[1]	----	ਆਸਾ ਮਹਲਾ ੫ ॥
کوئُو بِکھم گار تورے --	----	ਕੋਊ ਬਿਖਮ ਗਾਰ ਤੋਰੈ ॥
آس پِیاس دھوہ موہ بھرم ہی تے ہورے --1-- رہاءُ --	----	ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥
کام کّرودھ لوبھ مان اِہ بیادھِ چھورے --1--	----	ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥
سنتسنّگِ نام رنگِ گُن گووِنّد گاوءُ --	----	ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥
اندِنو پّربھ دھیاوءُ --	----	ਅਨਦਿਨੋ ਪ੍ਰਭ ਧਿਆਵਉ ॥
بھّرم بھیتِ جیتِ مِٹاوءُ --	----	ਭ੍ਰਮ ਭੀਤਿ ਜੀਤਿ ਮਿਟਾਵਉ ॥
نِدھِ نامُ نانک مورے --2--3--154--	----	ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥
آسا مہلا[1] 5 -- | محلا[1]	----	ਆਸਾ ਮਹਲਾ ੫ ॥
کامُ کّرودھُ لوبھُ تیاگُ --	----	ਕਾਮੁ ਕ੍ਰੋਧੁ ਲੋਭੁ ਤਿਆਗੁ ॥
من سِمرِ گوبِنّد نام --	----	ਮਨਿ ਸਿਮਰਿ ਗੋਬਿੰਦ ਨਾਮ ॥
ہرِ بھجن سپھل کام --1-- رہاءُ --	----	ਹਰਿ ਭਜਨ ਸਫਲ ਕਾਮ ॥੧॥ ਰਹਾਉ ॥
تجِ مان موہ وِکار مِتھیا جپ رام رام رام --	Page# [409]	ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥
من سنتنا کے چرنِ لاگُ --1--	----	ਮਨ ਸੰਤਨਾ ਕੈ ਚਰਨਿ ਲਾਗੁ ॥੧॥

پّربھ گوپال دِین دئِیال پتِت پاون پاربّرہم ہرِ چرنٌ سِمرِ جاگُ --	----	ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥
کرِ بھگتِ نانک پُورن بھاگُ --155--4--2--	----	ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥
آسا مہلا[1] 5 -- | محلا[1]-	----	ਆਸਾ ਮਹਲਾ ੫ ॥
ہرکھ سوگ بَیراگ اننّدی کھیلُ ری دِکھائِئو --1-- رہاءُ --	----	ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥
کھِنہُوَں بھےَ نِربھےَ کھِنہُوَں کھِنہُوَں اُٹھِ دھائِئو --	----	ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥
کھِنہُوَں رس بھوگن کھِنہُوَں کھِنہُو تجِ جائِئو --1--	----	ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥
کھِنہُوَں جوگ تاپ بہُ پُوجا کھِنہُوَں بھرمائِئو --	----	ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥
کھِنہُوَں کِرپا سادھُو سنّگ نانک ہرِ رنّگُ لائِئو --2--5--156--	----	ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥
راگُ آسا مہلا[1] 5 گھرُ 17 آساوری | محلا[1]-	----	ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
گوبِنّد گوبِنّد کرِ ہاں --	----	ਗੋਬਿੰਦ ਗੋਬਿੰਦ ਕਰਿ ਹਾਂ ॥
ہرِ ہرِ منِ پِیارِ ہاں --	----	ਹਰਿ ਹਰਿ ਮਨਿ ਪਿਆਰਿ ਹਾਂ ॥

گُرِ کہِیا سُ چِتِ دھرِہاں --	----	ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
ان سِءُ تورِ پھیرِہاں --	----	ਅਨ ਸਿਉ ਤੋਰਿ ਫੇਰਿ ਹਾਂ ॥
اَیسے لالنُ پائِئو ری سکھی --1-- رہاءُ --	----	ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥
پنّکج موہ سرِہاں --	----	ਪੰਕਜ ਮੋਹ ਸਰਿ ਹਾਂ ॥
پگُ نہی چلےَ ہرِہاں --	----	ਪਗੁ ਨਹੀ ਚਲੈ ਹਰਿ ਹਾਂ ॥
گہڈِئو مُوڑ نرِہاں --	----	ਗਹਡਿਓ ਮੂੜ ਨਰਿ ਹਾਂ ॥
انِن اُپاو کرِہاں --	----	ਅਨਿਨ ਉਪਾਵ ਕਰਿ ਹਾਂ ॥
تءُ نکسےَ سرنِ پےَ ری سکھی --1--	----	ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥
تھِر تھِر چِت تھِرہاں --	----	ਥਿਰ ਥਿਰ ਚਿਤ ਥਿਰ ਹਾਂ ॥
بنُ گ٘رِہُ سمسرِہاں --	----	ਬਨੁ ਗ੍ਰਿਹੁ ਸਮਸਰਿ ਹਾਂ ॥
انّترِ ایک پِرہاں --	----	ਅੰਤਰਿ ਏਕ ਪਿਰ ਹਾਂ ॥
باہرِ انیک دھرِہاں --	----	ਬਾਹਰਿ ਅਨੇਕ ਧਰਿ ਹਾਂ ॥
راجن جوگُ کرِہاں --	----	ਰਾਜਨ ਜੋਗੁ ਕਰਿ ਹਾਂ ॥
کہُ نانک لوگ الوگی ری سکھی --157--1--2--	----	ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥
آساوری مہلا[1] 5 -- | محلا[1]	----	ਆਸਾਵਰੀ ਮਹਲਾ ੫ ॥

منسا ایک مانِ ہاں --	----	ਮਨਸਾ ਏਕ ਮਾਨਿ ਹਾਂ ॥
گُر سِءُ نیت دھیانِ ہاں --	----	ਗੁਰ ਸਿਉ ਨੇਤ ਧਿਆਨਿ ਹਾਂ ॥
دِرڑُ سنّت منّت گیانِ ہاں --	----	ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥
سیوا گُر چرانِ ہاں --	----	ਸੇਵਾ ਗੁਰ ਚਰਾਨਿ ਹਾਂ ॥
تءُ ملیِۓ گُر کِرپانِ میرے منا --1-- رہاءُ --	----	ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥
ٹُوٹے ان بھرانِ ہاں --	----	ਟੂਟੇ ਅਨ ਭਰਾਨਿ ਹਾਂ ॥
روِئو سرب تھانِ ہاں --	----	ਰਵਿਓ ਸਰਬ ਥਾਨਿ ਹਾਂ ॥
لہِئو جم بھئِیانِ ہاں --	----	ਲਹਿਓ ਜਮ ਭਇਆਨਿ ਹਾਂ ॥
پائِئوپیڈ تھانِ ہاں --	----	ਪਾਇਓ ਪੇਡ ਥਾਨਿ ਹਾਂ ॥
تءُ چُوکی سگل کانِ --1--	----	ਤਉ ਚੁਕੀ ਸਗਲ ਕਾਨਿ ॥੧॥
لہنو جِسُ متھانِ ہاں --	----	ਲਹਨੋ ਜਿਸੁ ਮਥਾਨਿ ਹਾਂ ॥
بھےَ پاوک پارِ پرانِ ہاں --	----	ਭੈ ਪਾਵਕ ਪਾਰਿ ਪਰਾਨਿ ਹਾਂ ॥
نِج گھرِ تِسہِ تھانِ ہاں --	----	ਨਿਜ ਘਰਿ ਤਿਸਹਿ ਥਾਨਿ ਹਾਂ ॥
ہرِ رس رسہِ مانِ ہاں --	----	ਹਰਿ ਰਸ ਰਸਹਿ ਮਾਨਿ ਹਾਂ ॥
لاتھی تِس بھکھانِ ہاں --	----	ਲਾਥੀ ਤਿਸ ਭੁਖਾਨਿ ਹਾਂ ॥
نانک سہجِ سمائِئو رے منا --158--2--2--	----	ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥
آساوری مہلا[1] 5 -- | [1]محلا	----	ਆਸਾਵਰੀ ਮਹਲਾ ੫ ॥

ہر ہر ہرِ گُنی ہاں --	----	ਹਰਿ ਹਰਿ ਹਰਿ ਗੁਨੀ ਹਾਂ ॥
جپیئے سہج دھنی ہاں --	----	ਜਪੀਐ ਸਹਜ ਧੁਨੀ ਹਾਂ ॥
سادھو رسن بھنی ہاں --	----	ਸਾਧੂ ਰਸਨ ਭਨੀ ਹਾਂ ॥
چھوٹن بِدھِ سُنی ہاں --	----	ਛੂਟਨ ਬਿਧਿ ਸੁਨੀ ਹਾਂ ॥
پائیئے وڈپُنی میرے منا --1-- رہاءُ --	----	ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥
کھوجہِ جن مُنی ہاں --	----	ਖੋਜਹਿ ਜਨ ਮੁਨੀ ਹਾਂ ॥
سّرب کا پّربھ دھنی ہاں --	----	ਸ੍ਰਬ ਕਾ ਪ੍ਰਭ ਧਨੀ ਹਾਂ ॥
دُلبھ کلِ دُنی ہاں --	----	ਦੁਲਭ ਕਲਿ ਦੁਨੀ ਹਾਂ ॥
دُوکھ بِناسنی ہاں --	----	ਦੂਖ ਬਿਨਾਸਨੀ ਹਾਂ ॥
پّربھ پُورن آسنی میرے منا --1--	----	ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥
من سو سیوِیئے ہاں --	----	ਮਨ ਸੋ ਸੇਵੀਐ ਹਾਂ ॥
الکھ ابھیوِیئے ہاں --	Page# [410]	ਅਲਖ ਅਭੇਵੀਐ ਹਾਂ ॥
تاں سِءُ پّریت کرِ ہاں --	----	ਤਾਂ ਸਿਉ ਪ੍ਰੀਤਿ ਕਰਿ ਹਾਂ ॥
بِنسِ ن جاءِ مرِ ہاں --	----	ਬਿਨਸਿ ਨ ਜਾਇ ਮਰਿ ਹਾਂ ॥
گُر تے جانِیا ہاں --	----	ਗੁਰ ਤੇ ਜਾਨਿਆ ਹਾਂ ॥
نانک منُ مانِیا میرے منا --159--3--2--	----	ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥
آساوری مہلا[1] 5 -- | محلا[1]	----	ਆਸਾਵਰੀ ਮਹਲਾ ੫ ॥
ایکا اوٹ گہُ ہاں --	----	ਏਕਾ ਓਟ ਗਹੁ ਹਾਂ ॥

گُر کا سبدُ کہُ ہاں --	----	ਗੁਰ ਕਾ ਸਬਦੁ ਕਹੁ ਹਾਂ ॥
آگِیا ستِ سہُ ہاں --	----	ਆਗਿਆ ਸਤਿ ਸਹੁ ਹਾਂ ॥
منہِ نِدھانُ لہُ ہاں --	----	ਮਨਹਿ ਨਿਧਾਨੁ ਲਹੁ ਹਾਂ ॥
سُکھِ سمائیۓَ میرے منا --1-- رہاءُ --	----	ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥
جِیوت جو مرےَ ہاں --	----	ਜੀਵਤ ਜੋ ਮਰੈ ਹਾਂ ॥
دُترُ سو ترےَ ہاں --	----	ਦੁਤਰੁ ਸੋ ਤਰੈ ਹਾਂ ॥
سبھ کی رینُ ہوءِ ہاں --	----	ਸਭ ਕੀ ਰੇਨੁ ਹੋਇ ਹਾਂ ॥
نِربھءُ کہءُ سوءِ ہاں --	----	ਨਿਰਭਉ ਕਹਉ ਸੋਇ ਹਾਂ ॥
مٹے انّدیسِیا ہاں --	----	ਮਿਟੇ ਅੰਦੇਸਿਆ ਹਾਂ ॥
سنّت اُپدیسِیا میرے منا --1--	----	ਸੰਤ ਉਪਦੇਸਿਆ ਮੇਰੇ ਮਨਾ ॥੧॥
جِسُ جن نام سُکھُ ہاں --	----	ਜਿਸੁ ਜਨ ਨਾਮ ਸੁਖੁ ਹਾਂ ॥
تِسُ نِکٹِ ن کدے دُکھُ ہاں --	----	ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥
جو ہرِ ہرِ جسُ سُنے ہاں --	----	ਜੋ ਹਰਿ ਹਰਿ ਜਸੁ ਸੁਨੇ ਹਾਂ ॥
سبھُ کو تِسُ منّنے ہاں --	----	ਸਭੁ ਕੋ ਤਿਸੁ ਮੰਨੇ ਹਾਂ ॥
سپھلُ سُ آئِیا ہاں --	----	ਸਫਲੁ ਸੁ ਆਇਆ ਹਾਂ ॥
نانک پّربھ بھائِیا میرے منا --160--4--2--	----	ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥
آساوری مہلا[1] 5 -- | [1]محلا-	----	ਆਸਾਵਰੀ ਮਹਲਾ ੫ ॥
مِلِ ہرِ جسُ گائیۓَ ہاں --	----	ਮਿਲਿ ਹਰਿ ਜਸੁ ਗਾਈਐ ਹਾਂ ॥

پرم پدُ پائیئےَ ہاں --	----	ਪਰਮ ਪਦੁ ਪਾਈਐ ਹਾਂ ॥
اُیا رس جو بِدھے ہاں --	----	ਉਆ ਰਸ ਜੋ ਬਿਧੇ ਹਾਂ ॥
تا کءُ سگل سِدھے ہاں --	----	ਤਾ ਕਉ ਸਗਲ ਸਿਧੇ ਹਾਂ ॥
اندِنُ جاگِیا ہاں --	----	ਅਨਦਿਨੁ ਜਾਗਿਆ ਹਾਂ ॥
نانک بڈبھاگیا میرے منا --1-- رہاءُ --	----	ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥
سنّت پگ دھوئیئےَ ہاں --	----	ਸੰਤ ਪਗ ਧੋਈਐ ਹਾਂ ॥
دُرمتِ کھوئیئےَ ہاں --	----	ਦੁਰਮਤਿ ਖੋਈਐ ਹਾਂ ॥
داسہ رینُ ہوءِ ہاں --	----	ਦਾਸਹ ਰੇਨੁ ਹੋਇ ਹਾਂ ॥
بِیاپے دُکھُ ن کوءِ ہاں --	----	ਬਿਆਪੈ ਦੁਖੁ ਨ ਕੋਇ ਹਾਂ ॥
بھگتاں سرنِ پرُ ہاں --	----	ਭਗਤਾਂ ਸਰਨਿ ਪਰੁ ਹਾਂ ॥
جنمِ ن کدے مرُ ہاں --	----	ਜਨਮਿ ਨ ਕਦੇ ਮਰੁ ਹਾਂ ॥
استھِرُ سے بھئے ہاں --	----	ਅਸਥਿਰੁ ਸੇ ਭਏ ਹਾਂ ॥
ہرِ ہرِ جِنّہ جپِ لئے میرے منا --1--	----	ਹਰਿ ਹਰਿ ਜਿਨ੍ ਜਪਿ ਲਏ ਮੇਰੇ ਮਨਾ ॥੧॥
ساجنُ مِیتُ تُوںّ ہاں --	----	ਸਾਜਨੁ ਮੀਤੁ ਤੂੰ ਹਾਂ ॥
نامُ دِرڑاءِ مُوںّ ہاں --	----	ਨਾਮੁ ਦ੍ਰਿੜਾਇ ਮੂੰ ਹਾਂ ॥
تِسُ بِنُ ناہِ کوءِ ہاں --	----	ਤਿਸੁ ਬਿਨੁ ਨਾਹਿ ਕੋਇ ਹਾਂ ॥
منہِ ارادھِ سوءِ ہاں --	----	ਮਨਹਿ ਅਰਾਧਿ ਸੋਇ ਹਾਂ ॥
نِمکھ ن وِسرےَ ہاں --	----	ਨਿਮਖ ਨ ਵੀਸਰੈ ਹਾਂ ॥

تِسُ بِنُ کِءُ سرے ہاں --	----	ਤਿਸੁ ਬਿਨੁ ਕਿਉ ਸਰੈ ਹਾਂ ॥
گُرکءُ کُربانُ[1] جاءُ ہاں -- | [1]قُربانُ-	----	ਗੁਰ ਕਉ ਕੁਰਬਾਨੁ ਜਾਉ ਹਾਂ ॥
نانکُ جپے ناءُ میرے منا --2--5--161--	----	ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
آساوری مہلا[1] 5 -- | [1]محلا-	----	ਆਸਾਵਰੀ ਮਹਲਾ ੫ ॥
کارن کرن تُوںّ ہاں --	----	ਕਾਰਨ ਕਰਨ ਤੂੰ ਹਾਂ ॥
اورُ نا سُجھےَ مُوںّ ہاں --	----	ਅਵਰੁ ਨਾ ਸੁਝੈ ਮੂੰ ਹਾਂ ॥
کرِہِ سُ ہوئیۓَ ہاں --	----	ਕਰਹਿ ਸੁ ਹੋਈਐ ਹਾਂ ॥
سہجِ سُکھِ سوئیۓَ ہاں --	----	ਸਹਜਿ ਸੁਖਿ ਸੋਈਐ ਹਾਂ ॥
دھِیرج منِ بھۓ ہاں --	----	ਧੀਰਜ ਮਨਿ ਭਏ ਹਾਂ ॥
پّربھ کےَ درِ پۓ میرے منا --1-- رہاءُ --	----	ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥
سادھُو سنّگمے ہاں --	----	ਸਾਧੂ ਸੰਗਮੇ ਹਾਂ ॥
پُورن سنّجمے ہاں --	----	ਪੂਰਨ ਸੰਜਮੇ ਹਾਂ ॥
جب تے چھُٹے آپ ہاں --	----	ਜਬ ਤੇ ਛੁਟੇ ਆਪ ਹਾਂ ॥
تب تے مٹے تاپ ہاں --	----	ਤਬ ਤੇ ਮਿਟੇ ਤਾਪ ਹਾਂ ॥
کِرپا دھارِیا ہاں --	----	ਕਿਰਪਾ ਧਾਰੀਆ ਹਾਂ ॥
پتِ رکھُ بنوارِیا میرے منا --1--	----	ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥
اِہُ سُکھُ جانیۓَ ہاں --	----	ਇਹੁ ਸੁਖੁ ਜਾਨੀਐ ਹਾਂ ॥

ہرِ کرے سُ مانیئَ ہاں --	----	ਹਰਿ ਕਰੇ ਸੁ ਮਾਨੀਐ ਹਾਂ ॥
منّدا ناہِ کوءِ ہاں --	----	ਮੰਦਾ ਨਾਹਿ ਕੋਇ ਹਾਂ ॥
سنّت کی رین ہوءِ ہاں --	----	ਸੰਤ ਕੀ ਰੇਨ ਹੋਇ ਹਾਂ ॥
آپے جِسُ رکھےَ ہاں --	----	ਆਪੇ ਜਿਸੁ ਰਖੈ ਹਾਂ ॥
ہرِ انمّرِتُ سو چکھےَ میرے منا --2--	----	ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥
جِس کا ناہِ کوءِ ہاں --	----	ਜਿਸ ਕਾ ਨਾਹਿ ਕੋਇ ਹਾਂ ॥
تِس کا پرّبھُو سوءِ ہاں --	----	ਤਿਸ ਕਾ ਪ੍ਰਭੁ ਸੋਇ ਹਾਂ ॥
انتّرگتِ بُجھےَ ہاں --	----	ਅੰਤਰਗਤਿ ਬੁਝੈ ਹਾਂ ॥
سبھُ کِچھُ تِسُ سُجھےَ ہاں --	----	ਸਭੁ ਕਿਛੁ ਤਿਸੁ ਸੁਝੈ ਹਾਂ ॥
پتِت اُدھارِ لیہُ ہاں --	----	ਪਤਿਤ ਉਧਾਰਿ ਲੇਹੁ ਹਾਂ ॥
نانک ارداسِ[1] ایہُ میرے منا --3--6--162-- | [1]عرداِس-	----	ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥
آساوری مہلا[1] 5 اِکتُکا -- | [1]محلا-	----	ਆਸਾਵਰੀ ਮਹਲਾ ੫ ਇਕਤੁਕਾ ॥
اوءِ پردیسِیا ہاں --	----	ਓਇ ਪਰਦੇਸੀਆ ਹਾਂ ॥
سُنت سنّدیسِیا ہاں --1-- رہاءُ --	----	ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
جا سِءُ رچِ رہے ہاں --	----	ਜਾ ਸਿਉ ਰਚਿ ਰਹੇ ਹਾਂ ॥
سبھ کءُ تجِ گۓ ہاں --	Page# [411]	ਸਭ ਕਉ ਤਜਿ ਗਏ ਹਾਂ ॥
سُپنا جِءُ بھۓ ہاں --	----	ਸੁਪਨਾ ਜਿਉ ਭਏ ਹਾਂ ॥
ہرِ نامُ جِنّہِ لۓ --1--	----	ਹਰਿ ਨਾਮੁ ਜਿਨਿ੍ ਲਏ ॥੧॥

ہرِ تجِ ان لگے ہاں --	----	ਹਰਿ ਤਜਿ ਅਨ ਲਗੇ ਹਾਂ ॥
جنمہِ مرِ بھگے ہاں --	----	ਜਨਮਹਿ ਮਰਿ ਭਗੇ ਹਾਂ ॥
ہرِ ہرِ جنِ لہے ہاں --	----	ਹਰਿ ਹਰਿ ਜਨਿ ਲਹੇ ਹਾਂ ॥
جِیوت سے رہے ہاں --	----	ਜੀਵਤ ਸੇ ਰਹੇ ਹਾਂ ॥
جِسہِ کرِپالُ ہوءِ ہاں --	----	ਜਿਸਹਿ ਕ੍ਰਿਪਾਲੁ ਹੋਇ ਹਾਂ ॥
نانک بھگتُ سوءِ --232--163--7--2--	----	ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
੧ਓ ستِگر پرسادِ --	----	੧ਓ ਸਤਿਗੁਰ ਪ੍ਰਸਾਦਿ ॥
راگُ آسا مہلا[1] 9 -- | محلا[1]	----	ਰਾਗੁ ਆਸਾ ਮਹਲਾ ੯ ॥
بِرتھا کہءُ کئُن سِءُ من کی --	----	ਬਿਰਥਾ ਕਹਉ ਕਉਨ ਸਿਉ ਮਨ ਕੀ ॥
لوبھِ گرسِئو دس ہو دِس دھاوت آسا لاگِئو دھن کی --1-- رہاءُ --	----	ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥
سُکھ کےَ ہیتِ بہُتُ دُکھُ پاوت سیو کرت جن جن کی --	----	ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
دُیارہِ دُیارِ سُیان جِءُ ڈولت نہ سُدھ رام بھجن کی --1--	----	ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥
مانس جنم اکارتھ کھووت لاج ن لوک ہسن کی --	----	ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥

نانکؑ ہرِ جسُ کِءُ نہی گاوت	----	ਨਾਨਕ ਹਰਿ ਜਸੁ ਕਿਉ ਨਹੀ ਗਾਵਤ
کُمتِ بِناسےَ تن کی ۔۔2۔۔1۔۔233۔۔		ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
راگُ آسا مہلا[1] 1 اسٹپدِییا گھرُ 2 | [1]محلا۔	----	ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨
ੴ ستِگر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
اُترِ اوگھٹِ سرورِ نّہاوےَ ۔۔	----	ਉਤਰਿ ਅਵਘਟਿ ਸਰਵਰਿ ਨ੍ਹ੍ਹਾਵੈ ॥
بکےَ ن بولےَ ہرِ گُݨ گاوےَ ۔۔	----	ਬਕੈ ਨ ਬੋਲੈ ਹਰਿ ਗੁਣ ਗਾਵੈ ॥
جلُ آکاسی سُنّنِ سماوےَ ۔۔	----	ਜਲੁ ਆਕਾਸੀ ਸੁੰਨਿ ਸਮਾਵੈ ॥
رسُ ستُ جھولِ مہا رسُ پاوےَ ۔۔1۔۔	----	ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥
اَیسا گِیانُ سُنہُ ابھ مورے ۔۔	----	ਐਸਾ ਗਿਆਨੁ ਸੁਨਹੁ ਅਭ ਮੋਰੇ ॥
بھرِپُرِ دھارِ رہِیا سبھ ٹھئُرے ۔۔1۔۔ رہاءُ ۔۔	----	ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥
سچُ برّتُ نیمُ ن کالُ سنّتاوےَ ۔۔	----	ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥
ستِگر سبدِ کرودھُ جلاوےَ ۔۔	----	ਸਤਿਗੁਰ ਸਬਦਿ ਕਰੋਧੁ ਜਲਾਵੈ ॥
گگنِ نِواسِ سمادھِ لگاوےَ ۔۔	----	ਗਗਨਿ ਨਿਵਾਸਿ ਸਮਾਧਿ ਲਗਾਵੈ ॥
پارسُ پرسِ پرم پدُ پاوےَ ۔۔2۔۔	----	ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥
سچُ من کارݨِ تتُ بِلووےَ ۔۔	----	ਸਚੁ ਮਨ ਕਾਰਣਿ ਤਤੁ ਬਿਲੋਵੈ ॥
سُبھر سرورِ مَیلُ ن دھووےَ ۔۔	----	ਸੁਭਰ ਸਰਵਰਿ ਮੈਲੁ ਨ ਧੋਵੈ ॥
جےَ سِءُ راتا تَیسو ہووےَ ۔۔	----	ਜੈ ਸਿਉ ਰਾਤਾ ਤੈਸੋ ਹੋਵੈ ॥
آپے کرتا کرے سُ ہووےَ ۔۔3۔۔	----	ਆਪੇ ਕਰਤਾ ਕਰੇ ਸੁ ਹੋਵੈ ॥੩॥

گُر ہِو سِیتلُ اگنِ بُجھاوےَ --	----	ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥
سیوا سُرتِ ببھُوت چڑاوےَ --	----	ਸੇਵਾ ਸੁਰਤਿ ਬਿਭੂਤ ਚੜਾਵੈ ॥
درسنُ آپِ سہج گھرِ آوےَ --	----	ਦਰਸਨੁ ਆਪਿ ਸਹਜ ਘਰਿ ਆਵੈ ॥
نِرمل بانٹی نادُ وجاوےَ --4--	----	ਨਿਰਮਲ ਬਾਣੀ ਨਾਦੁ ਵਜਾਵੈ ॥੪॥
انّترِگیانُ مہا رسُ سارا --	----	ਅੰਤਰਿ ਗਿਆਨੁ ਮਹਾ ਰਸੁ ਸਾਰਾ ॥
تِیرتھ مجنُ گُر وِیچارا --	----	ਤੀਰਥ ਮਜਨੁ ਗੁਰ ਵੀਚਾਰਾ ॥
انّترِپُوجا تھانُ مُرارا --	----	ਅੰਤਰਿ ਪੂਜਾ ਥਾਨੁ ਮੁਰਾਰਾ ॥
جوتی جوتِ مِلاونّہارا --5--	----	ਜੋਤੀ ਜੋਤਿ ਮਿਲਾਵਣਹਾਰਾ ॥੫॥
رِس رسِیا متِ اکےَ بھاءِ --	----	ਰਸਿ ਰਸਿਆ ਮਤਿ ਏਕੈ ਭਾਇ ॥
تکھت[1] نِواسی پنّچ سماءِ -- | [1]تخت-	----	ਤਖਤ ਨਿਵਾਸੀ ਪੰਚ ਸਮਾਇ ॥
کار کمائی کھسم[1] رجاءِ[2] -- | [1]خصم- [2]رضاءِ-	----	ਕਾਰ ਕਮਾਈ ਖਸਮ ਰਜਾਇ ॥
اوِگت ناتھُ ن لکھِیا جاءِ --6--	----	ਅਵਿਗਤ ਨਾਥੁ ਨ ਲਖਿਆ ਜਾਇ ॥੬॥
جل مہِ اُپجےَ جل تے دُورِ --	----	ਜਲ ਮਹਿ ਉਪਜੈ ਜਲ ਤੇ ਦੂਰਿ ॥
جل مہِ جوتِ رہِیا بھرپُورِ --	----	ਜਲ ਮਹਿ ਜੋਤਿ ਰਹਿਆ ਭਰਪੂਰਿ ॥
کِسُ نیڑےَ کِسُ آکھا دُورِ --	----	ਕਿਸੁ ਨੇੜੈ ਕਿਸੁ ਆਖਾ ਦੂਰਿ ॥
نِدھِ گُنٹ گاوا دیکھِ ہدُورِ[1] --7-- | [1]حدُورِ-	----	ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥
انّترِ باہرِ اورُ ن کوءِ --	----	ਅੰਤਰਿ ਬਾਹਰਿ ਅਵਰੁ ਨ ਕੋਇ ॥
جو تِسُ بھاوےَ سو پھُنِ ہوءِ --	Page# [412]	ਜੋ ਤਿਸੁ ਭਾਵੈ ਸੋ ਫੁਨਿ ਹੋਇ ॥
سُنٹِ بھرتھرِ نانکُ کہےَ بیچارُ --	----	ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥

ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥	----	نِرمل نامُ میرا آدھارُ --8--1--
ਆਸਾ ਮਹਲਾ ੧ ॥	----	آسا مہلا[1] 1 -- | [1]محلا-
ਸਭਿ ਜਪ ਸਭਿ ਤਪ ਸਭ ਚਤੁਰਾਈ ॥	----	سبھِ جپ سبھِ تپ سبھ چتُرائی --
ਊਝੜਿ ਭਰਮੈ ਰਾਹਿ ਨ ਪਾਈ ॥	----	اُوجھڑِ بھرمےَ راہِ ن پائی --
ਬਿਨੁ ਬੂਝੇ ਕੋ ਥਾਇ ਨ ਪਾਈ ॥	----	بِنُ بُوجھے کو تھاءِ ن پائی --
ਨਾਮ ਬਿਹੂਣੈ ਮਾਥੇ ਛਾਈ ॥੧॥	----	نام بِہُوݨےَ ماتھے چھائی --1--
ਸਾਚ ਧਣੀ ਜਗੁ ਆਇ ਬਿਨਾਸਾ ॥	----	ساچ دھݨی جگُ آءِ بِناسا --
ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥	----	چھُوٹسِ پّرانی گرُمکھِ داسا --1-- رہاءُ --
ਜਗੁ ਮੋਹਿ ਬਾਧਾ ਬਹੁਤੀ ਆਸਾ ॥	----	جگُ موہِ بادھا بہُتی آسا --
ਗੁਰਮਤੀ ਇਕਿ ਭਏ ਉਦਾਸਾ ॥	----	گُرمتی اِکِ بھۓ اُداسا --
ਅੰਤਰਿ ਨਾਮੁ ਕਮਲੁ ਪਰਗਾਸਾ ॥	----	انّترِ نامُ کملُ پرگاسا --
ਤਿਨ੍ਹ ਕਉ ਨਾਹੀ ਜਮ ਕੀ ਤ੍ਰਾਸਾ ॥੨॥	----	تِنّہ کءُ ناہی جم کی ٹّراسا --2--
ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥	----	جگُ ٹّرِء جِتُ کامݨِ ہِتکاری --
ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥	----	پُٹّر کلٹّر لگِ نامُ وِساری --
ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥	----	بِرتھا جنمُ گوائِیا باجی[1] ہاری -- | [1]بازی-
ਸਤਿਗੁਰੁ ਸੇਵੇ ਕਰਣੀ ਸਾਰੀ ॥੩॥	----	سِتگُرُ سیوے کرݨی ساری --3--
ਬਾਹਰਹੁ ਹਉਮੈ ਕਹੈ ਕਹਾਏ ॥	----	باہرہُ ہئُمےَ کہےَ کہاۓ --
ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥	----	انّدرہُ مُکتُ لیپُ کدے ن لاۓ --
ਮਾਇਆ ਮੋਹੁ ਗੁਰ ਸਬਦਿ ਜਲਾਏ ॥	----	مائِیا موہُ گُر سبدِ جلاۓ --

نِرمل نامُ سد ہِردےَ دھِیاۓ ــــ4ــــ	----	ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥
دھاوتُ راکھےَ ٹھاکِ رہاۓ ــــ	----	ਧਾਵਤੁ ਰਾਖੈ ਠਾਕਿ ਰਹਾਏ ॥
سِکھ سنّگتِ کرمِ مِلاۓ ــــ	----	ਸਿਖ ਸੰਗਤਿ ਕਰਮਿ ਮਿਲਾਏ ॥
گُر بِنُ بھُولو آوےَ جاۓ ــــ	----	ਗੁਰ ਬਿਨੁ ਭੂਲੋ ਆਵੈ ਜਾਏ ॥
ندرِ کرے سنّجوگِ مِلاۓ ــــ5ــــ	----	ਨਦਰਿ ਕਰੇ ਸੰਜੋਗਿ ਮਿਲਾਏ ॥੫॥
رُوڑو کہءُ ن کہِیا جائی ــــ	----	ਰੂੜੋ ਕਹਉ ਨ ਕਹਿਆ ਜਾਈ ॥
اکتھ کتھءُ نہ کیِمتِ[1] پائی ــــ | [1]قیمتِ۔	----	ਅਕਥ ਕਥਉ ਨਹ ਕੀਮਤਿ ਪਾਈ ॥
سبھ دُکھ تیرے سُوکھ رجائی[1] ــــ | [1]رضائِی۔	----	ਸਭ ਦੁਖ ਤੇਰੇ ਸੂਖ ਰਜਾਈ ॥
سبھِ دُکھ میٹے ساچےَ نائی ــــ6ــــ	----	ਸਭਿ ਦੁਖ ਮੇਟੇ ਸਾਚੈ ਨਾਈ ॥੬॥
کر بِنُ واجا پگ بِنُ تالا ــــ	----	ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥
جے سبدُ بُجھےَ تا سچُ نِہالا ــــ	----	ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥
انّترِ ساچُ سبھے سُکھ نالا ــــ	----	ਅੰਤਰਿ ਸਾਚੁ ਸਭੇ ਸੁਖ ਨਾਲਾ ॥
ندرِ کرے راکھےَ رکھوالا ــــ7ــــ	----	ਨਦਰਿ ਕਰੇ ਰਾਖੈ ਰਖਵਾਲਾ ॥੭॥
ترِبھونڑ سُوجھےَ آپُ گواوےَ ــــ	----	ਤ੍ਰਿਭਵਣ ਸੂਝੈ ਆਪੁ ਗਵਾਵੈ ॥
بانڑی بُوجھےَ سچِ سماوےَ ــــ	----	ਬਾਣੀ ਬੂਝੈ ਸਚਿ ਸਮਾਵੈ ॥
سبدُ وِیچارے ایک لِو تارا ــــ	----	ਸਬਦੁ ਵੀਚਾਰੇ ਏਕ ਲਿਵ ਤਾਰਾ ॥
نانک دھنّنُ سوارنڑہارا ــــ8ــــ2ــــ	----	ਨਾਨਕ ਧੰਨੁ ਸਵਾਰਣਹਾਰਾ ॥੮॥੨॥
آسا مہلا[1] 1 ــــ | [1]محلا۔	----	ਆਸਾ ਮਹਲਾ ੧ ॥
لیکھ اسنّکھ لِکھِ لِکھِ مانُ ــــ	----	ਲੇਖ ਅਸੰਖ ਲਿਖਿ ਲਿਖਿ ਮਾਨੁ ॥

مَن مانئے سچ سُرت وکھانُ --	----	ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥
کتھنی بدنی پڑھ پڑھ بھارُ --	----	ਕਥਨੀ ਬਦਨੀ ਪੜਿ ਪੜਿ ਭਾਰੁ ॥
لیکھ اسنَکھ الیکھُ اپارُ --1--	----	ਲੇਖ ਅਸੰਖ ਅਲੇਖੁ ਅਪਾਰੁ ॥੧॥
اَیسا ساچا توُں ایکو جانڑُ --	----	ਐਸਾ ਸਾਚਾ ਤੂੰ ਏਕੋ ਜਾਣੁ ॥
جنّمڑُ مرنا ہُکمُ[1] پچھانڑُ --1-- رہاء -- | [1]حُکم-	----	ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥
مائیا موہِ جگُ بادھا جمکالِ --	----	ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥
بانْدھا چھوٹے نامُ سمہّالِ --	----	ਬਾਂਧਾ ਛੂਟੈ ਨਾਮੁ ਸਮ੍ਹਾਲਿ ॥
گُرُ سُکھداتا اورُ ن بھالِ --	----	ਗੁਰੁ ਸੁਖਦਾਤਾ ਅਵਰੁ ਨ ਭਾਲਿ ॥
ہلتِ پلتِ نِبہی تُدھُ نالِ --2--	----	ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥
سبدِ مرے تاں ایک لِو لائے --	----	ਸਬਦਿ ਮਰੈ ਤਾਂ ਏਕ ਲਿਵ ਲਾਏ ॥
اچرُ چرے تاں بھرمُ چُکائے --	----	ਅਚਰੁ ਚਰੈ ਤਾਂ ਭਰਮੁ ਚੁਕਾਏ ॥
جِیون مُکتُ مَن نامُ وسائے --	----	ਜੀਵਨ ਮੁਕਤੁ ਮਨਿ ਨਾਮੁ ਵਸਾਏ ॥
گُرمُکھِ ہوءِ ت سچ سمائے --3--	----	ਗੁਰਮੁਖਿ ਹੋਇ ਤ ਸਚਿ ਸਮਾਏ ॥੩॥
جِن دھر ساجی گگنُ اکاسُ --	----	ਜਿਨਿ ਧਰ ਸਾਜੀ ਗਗਨੁ ਅਕਾਸੁ ॥
جِن سبھ تھاپی تھاپ اُتھاپ --	----	ਜਿਨਿ ਸਭ ਥਾਪੀ ਥਾਪਿ ਉਥਾਪਿ ॥
سرب نِرنّترِ آپے آپ --	----	ਸਰਬ ਨਿਰੰਤਰਿ ਆਪੇ ਆਪਿ ॥
کِسے ن پُوچھے بکھسے[1] آپ --4-- | [1]بخشے-	----	ਕਿਸੈ ਨ ਪੂਛੇ ਬਖਸੇ ਆਪਿ ॥੪॥
توُ پُرُ ساگرُ مانٹک ہیرُ --	----	ਤੂ ਪੁਰੁ ਸਾਗਰੁ ਮਾਣਕ ਹੀਰੁ ॥
توُ نِرملُ سچُ گُنی گہیرُ --	----	ਤੂ ਨਿਰਮਲੁ ਸਚੁ ਗੁਣੀ ਗਹੀਰੁ ॥

سُکھُ مانےَ بھیٹےَ گُرپِیرُ --	Page# [413]	ਸੁਖੁ ਮਾਨੈ ਭੇਟੈ ਗੁਰ ਪੀਰੁ ॥
ایکو ساہِبُ[1] ایکُ وجِیرُ[2] --5-- | [1]صاحِبُ- [2]وزِیرُ-	----	ਏਕੋ ਸਾਹਿਬੁ ਏਕੁ ਵਜੀਰੁ ॥੫॥
جگُ بنّدی مُکتے ہءُ ماری --	----	ਜਗੁ ਬੰਦੀ ਮੁਕਤੇ ਹਉ ਮਾਰੀ ॥
جگِ گِیانی وِرلا آچاری --	----	ਜਗਿ ਗਿਆਨੀ ਵਿਰਲਾ ਆਚਾਰੀ ॥
جگِ پنّڈِتُ وِرلا وِیچاری --	----	ਜਗਿ ਪੰਡਿਤੁ ਵਿਰਲਾ ਵੀਚਾਰੀ ॥
بِنُ ستِگُرُ بھیٹے سبھ پھِرےَ اہنّکاری --6--	----	ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥
جگُ دُکھِیا سُکھِیا جنُ کوءِ --	----	ਜਗੁ ਦੁਖੀਆ ਸੁਖੀਆ ਜਨੁ ਕੋਇ ॥
جگُ روگی بھوگی گُݨ روءِ --	----	ਜਗੁ ਰੋਗੀ ਭੋਗੀ ਗੁਣ ਰੋਇ ॥
جگُ اُپجےَ بِنسےَ پتِ کھوءِ --	----	ਜਗੁ ਉਪਜੈ ਬਿਨਸੈ ਪਤਿ ਖੋਇ ॥
گُرمُکھِ ہووےَ بُوجھےَ سوءِ --7--	----	ਗੁਰਮੁਖਿ ਹੋਵੈ ਬੂਝੈ ਸੋਇ ॥੭॥
مہگھو مولِ بھارِ اپھارُ --	----	ਮਹਘੋ ਮੋਲਿ ਭਾਰਿ ਅਫਾਰੁ ॥
اٹل اچھلُ گُرمتی دھارُ --	----	ਅਟਲ ਅਛਲੁ ਗੁਰਮਤੀ ਧਾਰੁ ॥
بھاءِ ملےَ بھاوےَ بھئِکارُ --	----	ਭਾਇ ਮਿਲੈ ਭਾਵੈ ਭਇਕਾਰੁ ॥
نانکُ نیِچُ کہےَ بیِچارُ --8--3--	----	ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
ایکُ مرےَ پنّچے مِلِ روہِ --	----	ਏਕੁ ਮਰੈ ਪੰਚੇ ਮਿਲਿ ਰੋਵਹਿ ॥
ہئُمےَ جاءِ سبدِ ملُ دھووہِ --	----	ਹਉਮੈ ਜਾਇ ਸਬਦਿ ਮਲੁ ਧੋਵਹਿ ॥
سمجھِ سُوجھِ سہج گھرِ ہووہِ --	----	ਸਮਝਿ ਸੂਝਿ ਸਹਜ ਘਰਿ ਹੋਵਹਿ ॥

بِنُ بُوجھے سگلی پتِ کھووہِ --1-- ---- ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥

کئُنُ مرےَ کئُنُ رووےَ اوہی -- ---- ਕਉਣੁ ਮਰੈ ਕਉਣੁ ਰੋਵੈ ਓਹੀ ॥

کرنْ کارنْ سبھسےَ سِرِ توہی --1-- رہاءُ -- ---- ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥

مُوۓ کءُ رووےَ دُکھُ کوءِ -- ---- ਮੂਏ ਕਉ ਰੋਵੈ ਦੁਖੁ ਕੋਇ ॥

سو رووےَ جِسُ بیدن ہوءِ -- ---- ਸੋ ਰੋਵੈ ਜਿਸੁ ਬੇਦਨ ਹੋਇ ॥

جِسُ بیِتی جانْےَ پ٘ربھ سوءِ -- ---- ਜਿਸੁ ਬੀਤੀ ਜਾਣੈ ਪ੍ਰਭ ਸੋਇ ॥

آپے کرتا کرے سُ ہوءِ --2-- ---- ਆਪੇ ਕਰਤਾ ਕਰੇ ਸੁ ਹੋਇ ॥੨॥

جیِوت مرنْا تارے ترنْا -- ---- ਜੀਵਤ ਮਰਣਾ ਤਾਰੇ ਤਰਣਾ ॥

جےَ جگدیِس پرم گتِ سرنْا -- ---- ਜੈ ਜਗਦੀਸ ਪਰਮ ਗਤਿ ਸਰਣਾ ॥

ہءُ بلِہاری ستِگُر چرنْا -- ---- ਹਉ ਬਲਿਹਾਰੀ ਸਤਿਗੁਰ ਚਰਣਾ ॥

گُرُ بوہِتھُ سبدِ بھےَ ترنْا --3-- ---- ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥

نِربھءُ آپِ نِرنّترِ جوتِ -- ---- ਨਿਰਭਉ ਆਪਿ ਨਿਰੰਤਰਿ ਜੋਤਿ ॥

بِنُ ناوےَ سُوتکُ جگِ چھوتِ -- ---- ਬਿਨੁ ਨਾਵੈ ਸੂਤਕੁ ਜਗਿ ਛੋਤਿ ॥

دُرمتِ بِنسےَ کِیا کہِ روتِ -- ---- ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥

جنمِ مُوۓ بِنُ بھگتِ سروتِ --4-- ---- ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥

مُوۓ کءُ سچُ رووہِ میِت -- ---- ਮੂਏ ਕਉ ਸਚੁ ਰੋਵਹਿ ਮੀਤ ॥

ت٘رےَ گُنْ رووہِ نیِتا نیِت -- ---- ਤ੍ਰੈ ਗੁਣ ਰੋਵਹਿ ਨੀਤਾ ਨੀਤ ॥

دُکھُ سُکھُ پرہرِ سہجِ سُچیِت -- ---- ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥

تنُ منُ سئُپءِ کرِسن پرِیت --5--	----	ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥
بھیترِ ایکُ انیک اسنّکھ --	----	ਭੀਤਰਿ ਏਕੁ ਅਨੇਕ ਅਸੰਖ ॥
کرم دھرم بہُ سنّکھ اسنّکھ --	----	ਕਰਮ ਧਰਮ ਬਹੁ ਸੰਖ ਅਸੰਖ ॥
بِنُ بھےَ بھگتی جنمُ برِنّتھ --	----	ਬਿਨੁ ਭੈ ਭਗਤੀ ਜਨਮੁ ਬਿਰੰਥ ॥
ہرِ گُنڑ گاوہِ مِلِ پرمارنّتھ --6--	----	ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥
آپِ مرےَ مارے بھی آپِ --	----	ਆਪਿ ਮਰੈ ਮਾਰੇ ਭੀ ਆਪਿ ॥
آپِ اُپاۓ تھاپِ اُتھاپِ --	----	ਆਪਿ ਉਪਾਏ ਥਾਪਿ ਉਥਾਪਿ ॥
سرِسٹِ اُپائی جوتی تُو جاتِ[1] -- | [1]ذاتِ-	----	ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥
سبدُ وِیچارِ مِلنڑُ نہی بھراتِ --7--	----	ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥
سُوتکُ اگنِ بھکھےَ جگُ کھاۓ --	----	ਸੂਤਕੁ ਅਗਨਿ ਭਖੈ ਜਗੁ ਖਾਇ ॥
سُوتکُ جلِ تھلِ سبھ ہی تھاۓ --	----	ਸੂਤਕੁ ਜਲਿ ਥਲਿ ਸਭ ਹੀ ਥਾਇ ॥
نانک سُوتکِ جنمِ مرِیجےَ --	----	ਨਾਨਕ ਸੂਤਕਿ ਜਨਮਿ ਮਰੀਜੈ ॥
گُر پرسادی ہرِ رسُ پیجےَ --8--4--	----	ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥
راگُ آسا مہلا[1] 1 -- | [1]محلا-	----	ਰਾਗੁ ਆਸਾ ਮਹਲਾ ੧ ॥
آپُ وِیچارے سُ پرکھے ہیرا --	----	ਆਪੁ ਵੀਚਾਰੈ ਸੁ ਪਰਖੇ ਹੀਰਾ ॥
ایک دِرسٹِ تارے گُر پُورا --	----	ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥
گُرُ مانے من تے منُ دھیرا --1--	----	ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥
اَیسا ساہُ سراپھی[1] کرے -- | [1]صرافی-	----	ਐਸਾ ਸਾਹੁ ਸਰਾਫੀ ਕਰੈ ॥
ساچی ندرِ ایک لِو ترے --1-- رہاءُ --	----	ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥

پُونّجی نامُ نِرنّجن سارُ ۔۔	----	ਪੂੰਜੀ ਨਾਮੁ ਨਿਰੰਜਨ ਸਾਰੁ ॥
نِرملُ ساچِ رتاپَیکارُ ۔۔	----	ਨਿਰਮਲੁ ਸਾਚਿ ਰਤਾ ਪੈਕਾਰੁ ॥
سِپھتِ[1] سہج گھرِ گُرُ کرتارُ ۔۔2۔۔ |	----	ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥
[1]صِفتِ۔		
آسا منسا سبدِ جلائے ۔۔	----	ਆਸਾ ਮਨਸਾ ਸਬਦਿ ਜਲਾਏ ॥
رام نرائِݨُ کہےَ کہائے ۔۔	----	ਰਾਮ ਨਰਾਇਣੁ ਕਹੈ ਕਹਾਏ ॥
گُر تے واٹ مہلُ[1] گھرُ پائے ۔۔3۔۔ |	----	ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥
[1]محل۔		
کنّچن کائِیا جوتِ انُوپُ ۔۔	Page# [414]	ਕੰਚਨ ਕਾਇਆ ਜੋਤਿ ਅਨੂਪੁ ॥
ترِبھوݨ دیوا سگل سرُوپُ ۔۔	----	ਤ੍ਰਿਭਵਣ ਦੇਵਾ ਸਗਲ ਸਰੂਪੁ ॥
مےَ سو دھنُ پلےَ ساچُ اکھُوٹُ ۔۔4۔۔	----	ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥
پنّچ تِین نو چارِ سماوےَ ۔۔	----	ਪੰਚ ਤੀਨਿ ਨਵ ਚਾਰਿ ਸਮਾਵੈ ॥
دھرݨِ گگنُ کل دھارِ رہاوےَ ۔۔	----	ਧਰਣਿ ਗਗਨੁ ਕਲ ਧਾਰਿ ਰਹਾਵੈ ॥
باہرِ جاتءُ اُلٹِ پراوےَ ۔۔5۔۔	----	ਬਾਹਰਿ ਜਾਤਉ ਉਲਟਿ ਪਰਾਵੈ ॥੫॥
مُورکھُ ہوءِ ن آکھی سُوجھےَ ۔۔	----	ਮੂਰਖੁ ਹੋਇ ਨ ਆਖੀ ਸੂਝੈ ॥
جِہوا رسُ نہی کہِیا بُوجھےَ ۔۔	----	ਜਿਹਵਾ ਰਸੁ ਨਹੀ ਕਹਿਆ ਬੂਝੈ ॥
بِکھُ کا ماتا جگ سِءُ لُوجھےَ ۔۔6۔۔	----	ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥
اُوتم سنّگتِ اُوتمُ ہووے ۔۔	----	ਉਤਮ ਸੰਗਤਿ ਉਤਮੁ ਹੋਵੈ ॥
گُݨ کءُ دھاوے اوگݨ دھووے ۔۔	----	ਗੁਣ ਕਉ ਧਾਵੈ ਅਵਗਣ ਧੋਵੈ ॥
بِنُ گُر سیوے سہجُ ن ہووے ۔۔7۔۔	----	ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥

ہِیرا نامُ جویہر لالُ --	----	ਹੀਰਾ ਨਾਮੁ ਜਵੇਹਰ ਲਾਲੁ ॥
منُ موتی ہےَ تِس کا مالُ --	----	ਮਨੁ ਮੋਤੀ ਹੈ ਤਿਸ ਕਾ ਮਾਲੁ ॥
نانکُ پرکھےَ ندرِ نِہالُ --8--5--	----	ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
گُرمُکھِ گِیانُ دھِیانُ منِ مانُ --	----	ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
گُرمُکھِ مہلی[1] مہلُ[2] پچھانُ -- | [1]محلی- [2]محلُ-	----	ਗੁਰਮੁਖਿ ਮਹਲੀ ਮਹਲੁ ਪਛਾਨੁ ॥
گُرمُکھِ سُرتِ سبدُ نِیسانُ[1] --1-- | [1]نِیشانُ-	----	ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥
اَیسے پّریم بھگتِ وِیچاری --	----	ਐਸੇ ਪ੍ਰੇਮ ਭਗਤਿ ਵੀਚਾਰੀ ॥
گُرمُکھِ ساچا نامُ مُراری --1-- رہاءُ --	----	ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
اہِنِسِ نِرملُ تھانِ سُتھانُ --	----	ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥
تِین بھون نِہکیول گِیانُ --	----	ਤੀਨ ਭਵਨ ਨਿਹਕੇਵਲ ਗਿਆਨੁ ॥
ساچے گُر تے ہُکمُ[1] پچھانُ --2-- | [1]حُکمُ-	----	ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥
ساچا ہرکھُ ناہی تِسُ سوگُ --	----	ਸਾਚਾ ਹਰਖੁ ਨਾਹੀ ਤਿਸੁ ਸੋਗੁ ॥
انّمرِتُ گِیانُ مہا رسُ بھوگُ --	----	ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥
پنّچ سمائی سُکھی سبھُ لوگُ --3--	----	ਪੰਚ ਸਮਾਈ ਸੁਖੀ ਸਭੁ ਲੋਗੁ ॥੩॥
سگلی جوتِ تیرا سبھُ کوئی --	----	ਸਗਲੀ ਜੋਤਿ ਤੇਰਾ ਸਭੁ ਕੋਈ ॥
آپے جوڑِ وِچھوڑے سوئی --	----	ਆਪੇ ਜੋੜਿ ਵਿਛੋੜੇ ਸੋਈ ॥
آپے کرتا کرے سُ ہوئی --4--	----	ਆਪੇ ਕਰਤਾ ਕਰੇ ਸੁ ਹੋਈ ॥੪॥
ڈھاہِ اُسارے ہُکمِ[1] سماوےَ -- | [1]حُکمِ-	----	ਢਾਹਿ ਉਸਾਰੇ ਹੁਕਮਿ ਸਮਾਵੈ ॥

ہُکمو[1] ورتےَ جو تِسُ بھاوے ۔۔ | [1]حُکمو۔	----	ਹੁਕਮੋ ਵਰਤੈ ਜੋ ਤਿਸੁ ਭਾਵੈ ॥
گُر بِنُ پُورا کوءِ ن پاوے ۔۔5۔۔	----	ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥
بالک بِردھِ ن سُرتِ پرانِ ۔۔	----	ਬਾਲਕ ਬਿਰਧਿ ਨ ਸੁਰਤਿ ਪਰਾਨਿ ॥
بھرِ جوبنِ بُوڈے ابھِمانِ ۔۔	----	ਭਰਿ ਜੋਬਨਿ ਬੂਡੈ ਅਭਿਮਾਨਿ ॥
بِنُ ناوے کِیا لہِس نِدانِ ۔۔6۔۔	----	ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥
جِس کا انُ دھنُ سہجِ ن جانا ۔۔	----	ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥
بھرمِ بھُلانا پھِرِ پچھُتانا ۔۔	----	ਭਰਮਿ ਭੁਲਾਨਾ ਫਿਰਿ ਪਛੁਤਾਨਾ ॥
گلِ پھاہی بئُرا بئُرانا ۔۔7۔۔	----	ਗਲਿ ਫਾਹੀ ਬਉਰਾ ਬਉਰਾਨਾ ॥੭॥
بُوڈت جگُ دیکھِیا تءُ ڈرِ بھاگے ۔۔	----	ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥
ستِگُرِ راکھے سے وڈبھاگے ۔۔	----	ਸਤਿਗੁਰਿ ਰਾਖੇ ਸੇ ਵਡਭਾਗੇ ॥
نانک گُر کی چرݨی لاگے ۔۔8۔۔6۔۔	----	ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥
آسا مہلا[1] 1 ۔۔ | [1]محلا۔	----	ਆਸਾ ਮਹਲਾ ੧ ॥
گاوہِ گیتے چِیتِ انیتے ۔۔	----	ਗਾਵਹਿ ਗੀਤੇ ਚੀਤਿ ਅਨੀਤੇ ॥
راگ سُݨاءِ کہاوہِ بیتے ۔۔	----	ਰਾਗ ਸੁਣਾਇ ਕਹਾਵਹਿ ਬੀਤੇ ॥
بِنُ ناوے منِ جھُوٹھُ انیتے ۔۔1۔۔	----	ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥
کہا چلہُ من رہہُ گھرے ۔۔	----	ਕਹਾ ਚਲਹੁ ਮਨ ਰਹਹੁ ਘਰੇ ॥
گُرمُکھِ رام نامِ ترِّپتاسے کھوجت پاوہُ سہجِ ہرے ۔۔1۔۔ رہاءُ ۔۔	----	ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥
کامُ کرودھُ منِ موہُ سرِیرا ۔۔	----	ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥

لبُ لوبھُ اہنّکارُ سُ پِیرا ۔۔	----	ਲਬੁ ਲੋਭੁ ਅਹੰਕਾਰੁ ਸੁ ਪੀਰਾ ॥
رام نام بِنُ کِءُ منُ دھِیرا ۔۔2۔۔	----	ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥
انّترِ ناوݨُ ساچُ پچھاݨےَ ۔۔	----	ਅੰਤਰਿ ਨਾਵਣੁ ਸਾਚੁ ਪਛਾਣੈ ॥
انّتر کی گتِ گُرمُکھِ جاݨےَ ۔۔	----	ਅੰਤਰ ਕੀ ਗਤਿ ਗੁਰਮੁਖਿ ਜਾਣੈ ॥
ساچ سبد بِنُ مہلُ[1] ن پچھاݨےَ ۔۔3۔۔ |	----	ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥
1محلُ۔		
نِرنّکار مہِ آکارُ سماوےَ ۔۔	----	ਨਿਰੰਕਾਰ ਮਹਿ ਆਕਾਰੁ ਸਮਾਵੈ ॥
اکل کلا سچُ ساچِ ٹِکاوےَ ۔۔	----	ਅਕਲ ਕਲਾ ਸਚੁ ਸਾਚਿ ਟਿਕਾਵੈ ॥
سو نرُ گربھ جوݨِ نہی آوےَ ۔۔4۔۔	----	ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥
جہاں نامُ ملےَ تہ جاءُ ۔۔	----	ਜਹਾਂ ਨਾਮੁ ਮਿਲੈ ਤਹ ਜਾਉ ॥
گُر پرسادی کرم کماءُ ۔۔	Page# [415]	ਗੁਰ ਪਰਸਾਦੀ ਕਰਮ ਕਮਾਉ ॥
نامے راتا ہرِ گُݨ گاءُ ۔۔5۔۔	----	ਨਾਮੇ ਰਾਤਾ ਹਰਿ ਗੁਣ ਗਾਉ ॥੫॥
گُر سیوا تے آپُ پچھاتا ۔۔	----	ਗੁਰ ਸੇਵਾ ਤੇ ਆਪੁ ਪਛਾਤਾ ॥
انّمرِت نامُ وسِیا سُکھداتا ۔۔	----	ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥
اندِنُ باݨی نامے راتا ۔۔6۔۔	----	ਅਨਦਿਨੁ ਬਾਣੀ ਨਾਮੇ ਰਾਤਾ ॥੬॥
میرا پ٘ربھُ لاۓ تا کو لاگےَ ۔۔	----	ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥
ہئُمےَ مارے سبدے جاگےَ ۔۔	----	ਹਉਮੈ ਮਾਰੇ ਸਬਦੇ ਜਾਗੈ ॥
اَتھےَ اوتھےَ سدا سُکھُ آگےَ ۔۔7۔۔	----	ਐਥੈ ਓਥੈ ਸਦਾ ਸੁਖੁ ਆਗੈ ॥੭॥
منُ چنّچلُ بِدھِ ناہی جاݨےَ ۔۔	----	ਮਨੁ ਚੰਚਲੁ ਬਿਧਿ ਨਾਹੀ ਜਾਣੈ ॥
منمُکھِ مَیلا سبدُ ن پچھاݨےَ ۔۔	----	ਮਨਮੁਖਿ ਮੈਲਾ ਸਬਦੁ ਨ ਪਛਾਣੈ ॥

گُرمُکھِ نِرملُ نامُ وکھاݨےَ ــ8ــ	----	ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥
ہرِ جیءُ آگےَ کری ارداسِ[1] ــ	[1]عرداسِ۔	----	ਹਰਿ ਜੀਉ ਆਗੈ ਕਰੀ ਅਰਦਾਸਿ ॥
سادھُو جن سنّگتِ ہوءِ نِواسُ ــ	----	ਸਾਧੂ ਜਨ ਸੰਗਤਿ ਹੋਇ ਨਿਵਾਸੁ ॥
کِلوِکھ دُکھ کاٹے ہرِ نامُ پّرگاسُ ــ9ــ	----	ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥
کرِبیچارُ آچارُ پراتا ــ	----	ਕਰਿ ਬੀਚਾਰੁ ਆਚਾਰੁ ਪਰਾਤਾ ॥
ستِگُر بچنی ایکو جاتا ــ	----	ਸਤਿਗੁਰ ਬਚਨੀ ਏਕੋ ਜਾਤਾ ॥
نانکؕ رام نامِ منُ راتا ــ10ــ7ــ	----	ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥
آسا مہلا[1] 1 ــ	[1]محلا۔	----	ਆਸਾ ਮਹਲਾ ੧ ॥
منُ مَیگلُ ساکتُ دیوانا ــ	----	ਮਨੁ ਮੈਗਲੁ ਸਾਕਤੁ ਦੇਵਾਨਾ ॥
بن کھنّڈِ مائِیا موہِ ہَیرانا[1] ــ	[1]حَیرانا۔	----	ਬਨ ਖੰਡਿ ਮਾਇਆ ਮੋਹਿ ਹੈਰਾਨਾ ॥
اِت اُت جاہِ کال کے چاپے ــ	----	ਇਤ ਉਤ ਜਾਹਿ ਕਾਲ ਕੇ ਚਾਪੇ ॥
گُرمُکھِ کھوجِ لہےَ گھرُ آپے ــ1ــ	----	ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥
بِنُ گُر سبدےَ منُ نہی ٹھئُرا ــ	----	ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥
سِمرہُ رام نامُ اتِ نِرملُ اورِتیاگہُ ہئُمےَ کئُرا ــ1ــ رہاءُ ــ	----	ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥
اِہُ منُ مُگدھُ کہہُ کِءُ رہسی ــ	----	ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥
بِنُ سمجھے جم کا دُکھُ سہسی ــ	----	ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥
آپے بکھسے[1] ستِگُرُ میلےَ ــ	[1]بخشے۔	----	ਆਪੇ ਬਖਸੇ ਸਤਿਗੁਰੁ ਮੇਲੈ ॥
کالُ کنّٹکُ مارے سچُ پیلےَ ــ2ــ	----	ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥

اِہُ منُ کرما اِہُ منُ دھرما --	----	ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
اِہُ منُ پنّچ تتُ تے جنما --	----	ਇਹੁ ਮਨੁ ਪੰਚ ਤਤੁ ਤੇ ਜਨਮਾ ॥
ساکتُ لوبھی اِہُ منُ مُوڑا --	----	ਸਾਕਤੁ ਲੋਭੀ ਇਹੁ ਮਨੁ ਮੂੜਾ ॥
گُرمُکھِ نامُ جپےَ منُ رُوڑا --3--	----	ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥
گُرمُکھِ منُ استھانے سوئی --	----	ਗੁਰਮੁਖਿ ਮਨੁ ਅਸਥਾਨੇ ਸੋਈ ॥
گُرمُکھِ ترِّبھوݨِ سوجھی ہوئی --	----	ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥
اِہُ منُ جوگی بھوگی تپُ تاپےَ --	----	ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥
گُرمُکھِ چیݨہےَ ہرِ پرّبھُ آپےَ --4--	----	ਗੁਰਮੁਖਿ ਚੀਨ੍ਹੈ ਹਰਿ ਪ੍ਰਭੁ ਆਪੈ ॥੪॥
منُ بیَراگی ہئُمےَ تِیاگی --	----	ਮਨੁ ਬੈਰਾਗੀ ਹਉਮੈ ਤਿਆਗੀ ॥
گھٹِ گھٹِ منسا دُبِدھا لاگی --	----	ਘਟਿ ਘਟਿ ਮਨਸਾ ਦੁਬਿਧਾ ਲਾਗੀ ॥
رام رسائِݨُ گُرمُکھِ چاکھےَ --	----	ਰਾਮ ਰਸਾਇਣੁ ਗੁਰਮੁਖਿ ਚਾਖੈ ॥
درِ گھرِ مہلی[1] ہرِ پتِ راکھےَ --5-- | [1]محلی-	----	ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥
اِہُ منُ راجا سُور سنّگرامِ --	----	ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥
اِہُ منُ نِربھءُ گُرمُکھِ نامِ --	----	ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥
مارے پنّچ اپُنےَ وسِ کیئے --	----	ਮਾਰੇ ਪੰਚ ਅਪੁਨੈ ਵਸਿ ਕੀਏ ॥
ہئُمےَ گرّاسِ اِکتُ تھاءِ کیئے --6--	----	ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥
گُرمُکھِ راگ سُیاد ان تِیاگے --	----	ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥
گُرمُکھِ اِہُ منُ بھگتی جاگے --	----	ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥
انہد سُݨِ مانِیا سبدُ وِیچاری --	----	ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥

آتمُ چینِہ بھئے نِرنّکاری --7--	----	ਆਤਮੁ ਚੀਨਿ੍ ਭਏ ਨਿਰੰਕਾਰੀ ॥੭॥
اِہ منُ نِرملُ درِ گھرِ سوئی --	----	ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥
گُرمُکھِ بھگتِ بھاءُ دھُنِ ہوئی --	----	ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥
اہِنِس ہرِ جسُ گُر پرسادِ --	----	ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥
گھٹِ گھٹِ سو پربھُ آدِ جُگادِ --8--	----	ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥
رام رسائِݨ اِہ منُ ماتا --	----	ਰਾਮ ਰਸਾਇਣਿ ਇਹੁ ਮਨੁ ਮਾਤਾ ॥
سرب رسائݨُ گُرمُکھِ جاتا --	----	ਸਰਬ ਰਸਾਇਣੁ ਗੁਰਮੁਖਿ ਜਾਤਾ ॥
بھگتِ ہیتُ گُر چرݨ نِواسا --	----	ਭਗਤਿ ਹੇਤੁ ਗੁਰ ਚਰਣ ਨਿਵਾਸਾ ॥
نانک ہرِ جن کے داسنِ داسا --9--8--	----	ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥
آسا مہلا[1] 1 -- | [1]محلا-	Page# [416]	ਆਸਾ ਮਹਲਾ ੧ ॥
تنُ بنسےَ دھنُ کا کو کہیِۓ --	----	ਤਨੁ ਬਿਨਸੈ ਧਨੁ ਕਾ ਕੋ ਕਹੀਐ ॥
بِنُ گُر رام نامُ کت لہیِۓ --	----	ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥
رام نام دھنُ سنّگِ سکھائی --	----	ਰਾਮ ਨਾਮ ਧਨੁ ਸੰਗਿ ਸਖਾਈ ॥
اہِنِس نِرملُ ہرِ لِو لائی --1--	----	ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥
رام نام بِنُ کونُ ہمارا --	----	ਰਾਮ ਨਾਮ ਬਿਨੁ ਕਵਨੁ ਹਮਾਰਾ ॥
سُکھ دُکھ سم کرِ نامُ ن چھوڑؤ		ਸੁਖ ਦੁਖ ਸਮ ਕਰਿ ਨਾਮੁ ਨ ਛੋਡਉ
آپے بکھسِ[1] مِلاوݨہارا --1-- رہاءُ -- | [1]بخش-	----	ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥
کنِک کامنی ہیتُ گوارا --	----	ਕਨਿਕ ਕਾਮਨੀ ਹੇਤੁ ਗਵਾਰਾ ॥

دُبِدھا لاگے نامُ وِسارا ـ ـ	----	ਦੁਬਿਧਾ ਲਾਗੇ ਨਾਮੁ ਵਿਸਾਰਾ ॥
جِسُ تُوںّ بکھسہِ[1] نامُ جپاءِ ـ ـ | [1]بخشہِ	----	ਜਿਸੁ ਤੂੰ ਬਖਸਹਿ ਨਾਮੁ ਜਪਾਇ ॥
دُوتُ ن لاگِ سکےَ گُن گاءِ ـ ـ2ـ ـ	----	ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥
ہرِ گرُ داتا رام گُپالا ـ ـ	----	ਹਰਿ ਗੁਰੁ ਦਾਤਾ ਰਾਮ ਗੁਪਾਲਾ ॥
جِءُ بھاوےَ تِءُ راکھُ دئِیالا ـ ـ	----	ਜਿਉ ਭਾਵੈ ਤਿਉ ਰਾਖੁ ਦਇਆਲਾ ॥
گُرمُکھِ رامُ میرےَ منِ بھائِیا ـ ـ	----	ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥
روگ مٹے دُکھُ ٹھاکِ رہائِیا ـ ـ3ـ ـ	----	ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥
اورُ ن ائُکھدھُ تنّت ن منّتا ـ ـ	----	ਅਵਰੁ ਨ ਅਉਖਧੁ ਤੰਤ ਨ ਮੰਤਾ ॥
ہرِ ہرِ سِمرنُٹ کِلوِکھ ہنّتا ـ ـ	----	ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥
تُوںّ آپِ بھُلاوہِ نامُ وِسارِ ـ ـ	----	ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥
تُوںّ آپے راکھہِ کِرپا دھارِ ـ ـ4ـ ـ	----	ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥
روگُ بھرمُ بھیدُ منِ دُوجا ـ ـ	----	ਰੋਗੁ ਭਰਮੁ ਭੇਦੁ ਮਨਿ ਦੂਜਾ ॥
گُر بِنُ بھرمِ جپہِ جپُ دُوجا ـ ـ	----	ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥
آدِ پُرکھ گُر درس ن دیکھہِ ـ ـ	----	ਆਦਿ ਪੁਰਖ ਗੁਰ ਦਰਸ ਨ ਦੇਖਹਿ ॥
وِنُٹ گُر سبدےَ جنمُ کِ لیکھہِ ـ ـ5ـ ـ	----	ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥
دیکھِ اچرجُ رہے بِسمادِ ـ ـ	----	ਦੇਖਿ ਅਚਰਜੁ ਰਹੇ ਬਿਸਮਾਦਿ ॥
گھٹِ گھٹِ سُر نر سہج سمادھِ ـ ـ	----	ਘਟਿ ਘਟਿ ਸੁਰ ਨਰ ਸਹਜ ਸਮਾਧਿ ॥
بھرِپُرِ دھارِ رہے من ماہی ـ ـ	----	ਭਰਿਪੁਰਿ ਧਾਰਿ ਰਹੇ ਮਨ ਮਾਹੀ ॥
تُم سمسرِ اورُ کو ناہی ـ ـ6ـ ـ	----	ਤੁਮ ਸਮਸਰਿ ਅਵਰੁ ਕੋ ਨਾਹੀ ॥੬॥

جا کی بھگتِ ہیت مُکھِ نامُ --	----	ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥
سنّت بھگت کی سنگتِ رامُ --	----	ਸੰਤ ਭਗਤ ਕੀ ਸੰਗਤਿ ਰਾਮੁ ॥
بندھن تورے سہج دھِیانُ --	----	ਬੰਧਨ ਤੋਰੇ ਸਹਜਿ ਧਿਆਨੁ ॥
چھوٹے گُرمُکھِ ہرِ گُر گیانُ --7--	----	ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥
نا جمدُوت دُوکھُ تِس لاگے --	----	ਨਾ ਜਮਦੂਤ ਦੂਖੁ ਤਿਸੁ ਲਾਗੈ ॥
جو جنُ رام نامِ لِو جاگے --	----	ਜੋ ਜਨੁ ਰਾਮ ਨਾਮਿ ਲਿਵ ਜਾਗੈ ॥
بھگتِ وچھلُ بھگتا ہرِ سنگِ --	----	ਭਗਤਿ ਵਛਲੁ ਭਗਤਾ ਹਰਿ ਸੰਗਿ ॥
نانکُ مُکتِ بھئے ہرِ رنگِ --8--9--	----	ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥
آسا مہلا[1] 1 اِکتُکی -- | محلا[1]	----	ਆਸਾ ਮਹਲਾ ੧ ਇਕਤੁਕੀ ॥
گُر سیوے سو ٹھاکُر جانے --	----	ਗੁਰ ਸੇਵੇ ਸੋ ਠਾਕੁਰ ਜਾਨੈ ॥
دُوکھُ مٹے سچُ سبدِ پچھانے --1--	----	ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥
رامُ جپہُ میری سکھی سکھَینی --	----	ਰਾਮੁ ਜਪਹੁ ਮੇਰੀ ਸਖੀ ਸਖੈਨੀ ॥
ستِگُرُ سیوِ دیکھہُ پربھُ نَینی --1-- رہاءُ --	----	ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
بندھن مات پِتا سنسارِ --	----	ਬੰਧਨ ਮਾਤ ਪਿਤਾ ਸੰਸਾਰਿ ॥
بنّدھن سُت کنّنیا اُرُ نارِ --2--	----	ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥
بنّدھن کرم دھرم ہءُ کِیا --	----	ਬੰਧਨ ਕਰਮ ਧਰਮ ਹਉ ਕੀਆ ॥
بنّدھن پُتُ کلتُ منِ بِییا --3--	----	ਬੰਧਨ ਪੁਤੁ ਕਲਤੁ ਮਨਿ ਬੀਆ ॥੩॥
بنّدھن کِرکھی کرہِ کِرسانُ --	----	ਬੰਧਨ ਕਿਰਖੀ ਕਰਹਿ ਕਿਰਸਾਨੁ ॥
ہئُمے ڈنّنُ سہے راجا منگّےَ دان --4--	----	ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥

بنّدھن سئُدا انٹوِیچاری --	----	ਬੰਧਨ ਸਉਦਾ ਅਣਵੀਚਾਰੀ ॥
تِپت ناہی مائِیا موہ پساری --5--	----	ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥
بنّدھن ساہ سنّچِہِ دھنُ جاءِ --	----	ਬੰਧਨ ਸਾਹ ਸੰਚਹਿ ਧਨੁ ਜਾਇ ॥
بِنُ ہرِ بھگتِ ن پوئی تھاءِ --6--	----	ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥
بنّدھن.بیدُ بادُ اہنّکار --	----	ਬੰਧਨ ਬੇਦੁ ਬਾਦੁ ਅਹੰਕਾਰ ॥
بنّدھنِ نسےَ موہ وِکار --7--	----	ਬੰਧਨਿ ਬਿਨਸੈ ਮੋਹ ਵਿਕਾਰ ॥੭॥
نانک رام نام سرنٹائی --	----	ਨਾਨਕ ਰਾਮ ਨਾਮ ਸਰਣਾਈ ॥
ستِگرِ راکھے بنّدھُ ن پائی --8--10--	----	ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥
راگُ آسا مہلا[1] 1 اسٹپدِیا گھرُ 3 | [1]محلا-	Page# [417]	ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
جِن سِرِ سوہنِ پٹیا مانْگی پاءِ سنّدھورُ --	----	ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
سے سِر کاتی مُنّنیئنِ گل وِچِ آوےَ دھوڑِ --	----	ਸੇ ਸਿਰ ਕਾਤੀ ਮੁੰਨੀਅਨਿ੍ ਗਲ ਵਿਚਿ ਆਵੈ ਧੂੜਿ ॥
مہلا[1] انّدرِ ہودِیا ہُنٹِ بہنٹِ ن مِلنّہِ ہدُورِ[2] --1-- | [1]محلا- [2]حدُورِ-	----	ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍ ਹਦੂਰਿ ॥੧॥
آدیسُ بابا آدیسُ --	----	ਆਦੇਸੁ ਬਾਬਾ ਆਦੇਸੁ ॥

آدِ پُرکھ تیرا انّتُ ن پائِیا کرِ کرِ دیکھہِ ویس --1-- رہاءُ --	----	ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
جدہُ سِییا وِیاہِییا لاڑے سوہنِ پاسِ --	----	ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ہِیڈولی چڑِ آئِییا دنّد کھنّڈ کیتے راسِ --	----	ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
اُپرہُ پانٖی وارِیۓَ جھلے جھِمکنِ پاسِ --2--	----	ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
اِکُ لکھُ لہنِّہ بہِٹھِییا لکھُ لہنِّہ کھڑِییا --	----	ਇਕੁ ਲਖੁ ਲਹਨਿ੍ ਬਹਿਠੀਆ ਲਖੁ ਲਹਨਿ੍ ਖੜੀਆ ॥
گری چھُہارے کھانْدِییا مانٖنِّہ سیجڑِییا --	----	ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ ॥
تِنّہ گلِ سِلکا پائِییا تُٹّنِّہ موتسرِییا --3--	----	ਤਿਨ੍ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ ॥੩॥
دھنُ جوبنُ دُءِ وَیری ہوۓ جِنّہی رکھے رنّگُ لاءِ --	----	ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹੀ ਰਖੇ ਰੰਗੁ ਲਾਇ ॥
دُوتا نو پھُرمائِیا[1] لےَ چلے پتِ گواءِ --	----	ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥

[1] فُرمائِیا-

جے تِسُ بھاوےَ دے وڈِیائی
جے بھاوےَ دےءِ سجاءِ[1] ۔۔4۔۔ |

[1]سزاءِ۔

ਜੇ ਤਿਸੁ ਭਾਵੈ ਦੇ ਵਡਿਆਈ
ਜੇ ਭਾਵੈ ਦੇਇ ਸਜਾਇ ॥੪॥

اگوٗ دے جے چیتیئےَ
تاں کائِتُ ملےَ سجاءِ[1] ۔۔ | [1]سزاءِ۔

ਅਗੋ ਦੇ ਜੇ ਚੇਤੀਐ
ਤਾਂ ਕਾਇਤੁ ਮਿਲੈ ਸਜਾਇ ॥

ساہاں سُرتِ گوائِیا
رنّگِ تماسےَ[1] چاءِ ۔۔ | [1]تماشےَ۔

ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ ॥

بابروانڑی پھِرِ گئی
کُئِرُ ن روٹی کھاءِ ۔۔5۔۔

ਬਾਬਰਵਾਣੀ ਫਿਰਿ ਗਈ
ਕੁਇਰੁ ਨ ਰੋਟੀ ਖਾਇ ॥੫॥

اِکنا وکھت کھُیائِیئہِ
اِکنّہا پوٗجا جاءِ ۔۔

ਇਕਨਾ ਵਖਤ ਖੁਆਈਅਹਿ
ਇਕਨ੍ਹ੍ਹਾ ਪੂਜਾ ਜਾਇ ॥

چئُکے وِنڑُ ہِنّدوائِنڑیا
کِءُ ٹکے کڈھہِ ناءِ ۔۔

ਚਉਕੇ ਵਿਣੁ ਹਿੰਦਵਾਣੀਆ
ਕਿਉ ਟਿਕੇ ਕਢਹਿ ਨਾਇ ॥

رامُ ن کبہوٗ چیتِئو
ہُنڑِ کہنڑِ ن ملےَ کھُداءِ[1] ۔۔6۔۔ | [1]خُداءِ۔

ਰਾਮੁ ਨ ਕਬਹੂ ਚੇਤਿਓ
ਹੁਣਿ ਕਹਣਿ ਨ ਮਿਲੈ ਖੁਦਾਇ ॥੬॥

اِکِ گھرِ آوہِ آپنڑےَ
اِکِ مِلِ مِلِ پچھہِ سُکھ ۔۔

ਇਕਿ ਘਰਿ ਆਵਹਿ ਆਪਣੈ
ਇਕਿ ਮਿਲਿ ਮਿਲਿ ਪੁਛਹਿ ਸੁਖ ॥

اِکنّہا ایہو لِکھیا
بہِ بہِ روہِ دُکھ ۔۔

ਇਕਨ੍ਹ੍ਹਾ ਏਹੋ ਲਿਖਿਆ
ਬਹਿ ਬਹਿ ਰੋਵਹਿ ਦੁਖ ॥

جو تِسُ بھاوے سو تھیۓ نانک کِیا مانُکھ ــ7ــ11ــ	----	ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
آسا مہلا[1] 1 ــ | [1]محلا۔	----	ਆਸਾ ਮਹਲਾ ੧ ॥
کہا سُ کھیل تبیلا گھوڑے کہا بھیری سہنائی[1] ــ | [1]شہنائِی۔	----	ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
کہا سُ تیگبنّد[1] گاڈیرڑِ کہا سُ لال کوائی[2] ــ | [1]تیغبنّد۔ [2]قوائِی۔	----	ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
کہا سُ آرسِیا مُہ ننّکے اَتھےَ دِسہِ ناہی ــ1ــ	----	ਕਹਾ ਸੁ ਆਰਸੀਆ ਮੁਹ ਬੰਕੈ ਐਥੈ ਦਿਸਹਿ ਨਾਹੀ ॥੧॥
اِہُ جگُ تیرا تُو گوسائی ــ	----	ਇਹੁ ਜਗੁ ਤੇਰਾ ਤੂ ਗੋਸਾਈ ॥
ایک گھڑی مہِ تھاپِ اُتھاپے جرُ[1] ونّڈِ دیوے بھانْئی ــ1ــ رہاءُ ــ | [1]زرُ۔	----	ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
کہاں سُ گھر در منّڈپ مہلا[1] کہا سُ بنّک سرائی ــ | [1]محلا۔	----	ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
کہاں سُ سیج سُکھالی کامنڑِ جِسُ ویکھِ نِید ن پائی ــ	----	ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
کہا سُ پان تنّبولی ہرما[1] ہوئیا چھائی مائی ــ2ــ | [1]حرما۔	----	ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥

اِس جر[1] کارڻِ گھڻی وِگُتی اِن جر[2] گھڻی کھُیائی -- | [1]زر- [2]زر-	----	ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
پاپا باجھہ ہووے ناہی مُئیا ساتھِ ن جائی --	----	ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
جِس نو آپِ کھُیاۓ کرتا کھُسِ لۓ چنگِیائی --3--	----	ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥
کوٹی ہُو پیر ورجِ رہاۓ جا مِیرُ سُنِئیا دھائیا --	----	ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
تھان مُکام[1] جلے بِج منّدر مُچھِ مُچھِ کُئِر رُلائیا -- | [1]مُقام-	Page# [418]	ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
کوئی مُگلُ[1] ن ہویا اندھا کِنےَ ن پرچا لائیا --4-- | [1]مُغل-	----	ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥
مُگل[1] پٹھاڻا بھئی لڑائی رڻ مہِ تیگ[2] وگائی -- | [1]مُغل- [2]تیغ-	----	ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
اونّہی تُپک تاڻِ چلائی اونّہی ہستِ چڑائی --	----	ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ ॥
جِنّہ کی چِیری درگہ پاٹی تِنّہا مرڻا بھائی --5--	----	ਜਿਨੑ ਕੀ ਚੀਰੀ ਦਰਗਹ ਪਾਟੀ ਤਿਨੑਾ ਮਰਣਾ ਭਾਈ ॥੫॥

اِک ہِنّدوانْی اور تُرکانْی بھِٹیانْی ٹھکُرانْی ـ ـ	ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
اِکنّھا پیرنْ سِر کھُر پاٹے اِکنّھا واسُ مسانْی ـ ـ	ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥
جِنّہ کے بنّکے گھری ن آئِیا تِنّہ کِءُ رَینڑِ وِہانْی ـ ـ6ـ ـ	ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ ॥੬॥
آپے کرے کرائے کرتا کِس نو آکھِ سُنْائیِئےَ ـ ـ	ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
دُکھُ سُکھُ تیرےَ بھانْئےَ ہووےَ کِس تھےَ جاءِ رُوِیائیِئےَ ـ ـ	ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥
ہُکمی[1] ہُکمِ[2] چلائے وِگسےَ نانک لِکھِیا پائیِئےَ ـ ـ7ـ ـ12ـ ـ | [1]حُکمی۔ [2]حُکمِ۔	ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥
ੴ ستِگُر پ٘رسادِ ـ ـ	ੴ ਸਤਿਗੁਰ ਪ੍ਰਸਾਦਿ ॥
آسا کاپھی مہلا[1] 1 گھرُ 8 اسٹپدِیا ـ ـ | [1]محلا۔	ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥
جَیسے گوئِلِ گوئِلی تَیسے سنّسارا ـ ـ	ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥
کُوڑُ کماوہِ آدمی بانْدھہِ گھر بارا ـ ـ1ـ ـ	ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥
جاگہُ جاگہُ سُوتِہو چلِیا ونْجارا ـ ـ1ـ ـ رہاءُ ـ ـ	ਜਾਗਹੁ ਜਾਗਹੁ ਸੁਤਿਹੋ ਚਲਿਆ ਵਣਜਾਰਾ ॥੧॥ ਰਹਾਉ ॥

نِیت نِیت گھر بانْدھِیئہِ جے رہنْا ہوئی --	----	ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥
پِنّڈُ پوےَ جیءُ چلسی جے جانْےَ کوئی --2--	----	ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥
اوہی اوہی کِیا کرہُ ہےَ ہوسی سوئی --	----	ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥
تُم رووگے اوس نو تُمّہ کءُ کئُنْ روئی --3--	----	ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥੩॥
دھنّدھاپِٹہُ بھائِیہو تُمّہ کوُڑُ کماوہُ --	----	ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ ॥
اوہُ ن سُنْئی کت ہی تُمّہ لوک سُنْاوہُ --4--	----	ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ ॥੪॥
جِس تے سُتا نانکا جاگاۓ سوئی --	----	ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥
جے گھرُ بُوجھےَ آپنْا تاں نِید ن ہوئی --5--	----	ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥
جے چلدا لےَ چلِیا کِچھُ سنّپےَ نالے --	----	ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥
تا دھنُ سنّچہُ دیکھِ کےَ بُوجھہُ بیچارے --6--	----	ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥
ونْجُ کرہُ مکھسُودُ لیَہُ مت پچھوتاوہُ --	----	ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥
ائُگنْ چھوڈہُ گُنْ کرہُ اَیسے تتُ پراوہُ --7--	----	ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

دھرمُ بھُومِ ستُ بِیجُ کرِ اَیسی کِرس کماوہُ ۔۔	----	ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥
تاں واپاری جانٔیِئہُ لاہا لےَ جاوہُ ۔۔8۔۔	----	ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥
کرمُ ہووےَ ستِگُرُ ملےَ بُوجھےَ بِچارا ۔۔	----	ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥
نامُ وکھانٔےَ سُنٔے نامُ نامے بِئُہارا ۔۔9۔۔	----	ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥
جِءُ لاہا توٹا تِوےَ واٹ چلدی آئی ۔۔	----	ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥
جو تِسُ بھاوےَ نانکا سائی وڈِیائی ۔۔13۔۔10۔۔	----	ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥
آسا مہلا[1] 1 ۔۔ | [1]محلا۔	----	ਆਸਾ ਮਹਲਾ ੧ ॥
چارے کُنّڈا ڈھوڈھِیا کو نیِمھی مَیڈا ۔۔	----	ਚਾਰੇ ਕੁੰਡਾ ਢੂਢੀਆ ਕੋ ਨੀਮ੍ਹੀ ਮੈਡਾ ॥
جے تُدھُ بھاوےَ ساہِبا[1] تُو مےَ ہءُ تَیڈا ۔۔1۔۔ | [1]صاحِبا۔	----	ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥
درُ بیِبھا مےَ نیِمِہ کو کےَ کری سلامُ ۔۔	----	ਦਰੁ ਬੀਭਾ ਮੈ ਨੀਮਿ੍ ਕੋ ਕੈ ਕਰੀ ਸਲਾਮੁ ॥
ہِکو مَیڈا تُو دھنٔی ساچا مُکھِ نامُ ۔۔1۔۔ رہاءُ ۔۔	----	ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥

سِدھا سیوں سِدھ پیر ماگہِ رِدھِ سِدھِ --	----	ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥
مےَ اِکُ نامُ ن وِیسرےَ ساچے گُر بُدھِ --2--	----	ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥
جوگی بھوگی کاپڑی کِیا بھوہِ دِسنّتر --	Page# [419]	ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥
گُر کا سبدُ ن چِینّہی تتُ سارُ نِرنّتر --3--	----	ਗੁਰ ਕਾ ਸਬਦੁ ਨ ਚੀਨ੍ਹੀ ਤਤੁ ਸਾਰੁ ਨਿਰੰਤਰ ॥੩॥
پنّڈِت پادھے جوئِسی نِت پڑّہہِ پُراݨا --	----	ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
انّترِ وستُ ن جاݨّہی گھٹِ برہمُ لُکاݨا --4--	----	ਅੰਤਰਿ ਵਸਤੁ ਨ ਜਾਣਨ੍ਹੀ ਘਟਿ ਬ੍ਰਹਮੁ ਲੁਕਾਣਾ ॥੪॥
اِکِ تپسی بن مہِ تپُ کرہِ نِت تیِرتھ واسا --	----	ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥
آپُ ن چِینہِ تامسی کاہے بھۓ اُداسا --5--	----	ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥
اِکِ بِنّدُ جتن کرِ راکھدے سے جتی کہاوہِ --	----	ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥

بِنُ گُر سبد ن چھُوٹِہی بھّرمِ آوہِ جاوہِ --6--	----	ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥
اِکِ گِرہی سیوک سادھِکا گُرمتی لاگے --	----	ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
نامُ دانُ اِسنانُ دِرڑُ ہرِ بھگتِ سُ جاگے --7--	----	ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥
گُرتے درُ گھرُ جاݨیٖئےَ سو جاءِ سِجاݨےَ --	----	ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਵਾਣੈ ॥
نانک نامُ ن وِیسرےَ ساچے منُ مانےَ --8--14--	----	ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
منسا منہِ سمائلے بھئُجلُ سچِ ترݨا --	----	ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
آدِ جُگادِ دئِیالُ تُو ٹھاکُر تیری سرݨا --1--	----	ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥
تُو داتَو ہم جاچِکا ہرِ درسنُ دِیجےَ --	----	ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥
گُرمُکھِ نامُ دھِیائیئےَ من منّدرُ بھیجےَ --1-- رہاءُ --	----	ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥

کُوڑا لالچُ چھوڈِیۓَ تءُ ساچُ پچھانٛے --	----	ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥
گُر کے سبدِ سمائیۓَ پرمارتھُ جانٛے --2--	----	ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥
اِہُ منُ راجا لوبھِیا لُبھتءُ لوبھائی --	----	ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥
گُرمُکھِ لوبھُ نِوارِیۓَ ہرِ سِءُ بنِٛ آئی --3--	----	ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥
کلرِ کھیتی بیجیۓَ کِءُ لاہا پاوے --	----	ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥
منمُکھُ سچِ ن بھیجئی کُوڑُ کُوڑِ گڈاوے --4--	----	ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥
لالچُ چھوڈہُ انّدھِہو لالچِ دُکھُ بھاری --	----	ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
ساچَو ساہِبُ[1] منِ وسے ہئُمےَ بِکھُ ماری --5--	----	ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥
دُبِدھا چھوڈِ کُواٹڑی مُوسہُگے بھائی --	----	ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥

[1]صاحِبُ-

اِہنِس نامُ سلاہیئے[1] ستِگُر سرنائی --6-- | [1]سلاحیئے-	----	ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥
منمُکھ پتھرُ سَیلُ ہےَ دھرِگُ جیونُ پھِیکا --	----	ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥
جل مہِ کیتا راکھیئے ابھ انترِ سُوکا --7--	----	ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥
ہرِ کا نامُ نِدھانُ ہےَ پُورےَ گُرِ دِییا --	----	ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥
نانکٗ نامُ ن وِیسرےَ متھِ انمّرِتُ پِییا --8--15--	----	ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
چلے چلنٹہار واٹ وٹائِیا --	----	ਚਲੇ ਚਲਣਹਾਰ ਵਾਟ ਵਟਾਇਆ ॥
دھنّدھُ پٹے سنّسارُ سچُ ن بھائِیا --1--	----	ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥
کِیا بھوِیئےَ کِیا ڈھُوڈھیئے گُر سبدِ دِکھائِیا --	----	ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥
ممتا موہُ وِسرجِیا اپنےَ گھرِ آئِیا --1-- رہاءُ --	----	ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥
سچِ ملےَ سچِیارُ کُوڑِ ن پائیئےَ --	----	ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
سچے سِءُ چِتُ لاءِ بہُڑِ ن آئیئےَ --2--	----	ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥

موئِیا کءُ کِیا روۄہُ روءِ ن جانْھو --	----	ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੁ ॥
روۄہُ سچُ سلاہِ[1] ہُکمُ[2] پچھانْھو --3-- | [1]سلاحِ- [2]حُکمُ-	----	ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੁ ॥੩॥
ہُکمی[1] وجہُ لِکھاءِ آئِیا جانْیئَ -- | [1]حُکمی-	----	ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥
لاہا لےَ پاءِ ہُکمُ[1] سِجانْیئَ --4-- | [1]حُکمُ-	----	ਲਾਹਾ ਪਲੈ ਪਾਇ ਹੁਕਮੁ ਸਿਵਾਣੀਐ ॥੪॥
ہُکمی[1] پَیدھا جاءِ درگہ بھانْیئَ -- | [1]حُکمی-	Page# [420]	ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥
ہُکمے[1] ہی سِرِ مار بنّدِ ربانْیئَ --5-- | [1]حُکمے-	----	ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥
لاہا سچُ نِیاءُ منِ وسائِیئَ --	----	ਲਾਹਾ ਸਚੁ ਨਿਆਉ ਮਨਿ ਵਸਾਈਐ ॥
لِکھِیا لےَ پاءِ گربُ وِجائِیئَ --6--	----	ਲਿਖਿਆ ਪਲੈ ਪਾਇ ਗਰਬੁ ਵਵਾਈਐ ॥੬॥
منمُکھِیا سِرِ مار وادِ کھپائِیئَ --	----	ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥
ٹھگِ مُٹھی کوڑِیار بنّھِ چلائِیئَ --7--	----	ਠਗਿ ਮੁਠੀ ਕੂੜਿਆਰ ਬੰਨ੍ਹਿ ਚਲਾਈਐ ॥੭॥
ساہِبُ[1] رِدےَ وساءِ ن پچھوتاوہی -- | [1]صاحِبُ-	----	ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥
گُنہاں بکھسنْہارُ[1] سبدُ کماوہی --8-- | [1]بخشنْہارُ-	----	ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥
نانکُ منّگےَ سچُ گُرمُکھِ گھالِیئَ --	----	ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥
مےَ تُجھ بِنُ اورُ ن کوءِ ندرِ نِہالِیئَ --9--16--	----	ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥
آسا مہلا[1] 1 -- | [1]محلا-	----	ਆਸਾ ਮਹਲਾ ੧ ॥

کِیا جنّگلُ ڈھُوڈھی جاءِ مےَ گھرِ بنُ ہرِییاولا ـ ـ	----	ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
سچِ ٹکےَ گھرِ آءِ سبدِ اُتاولا ـ ـ1ـ ـ	----	ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥
جہ دیکھا تہ سوءِ اورُ ن جانیٔۓ ـ ـ	----	ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥
گُر کی کار کماءِ مہلُ[1] پچھانیٔۓ ـ ـ1ـ ـ رہاءُ ـ ـ | [1]محلُ ـ	----	ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥
آپ مِلاوےَ سچُ تا منِ بھاوئی ـ ـ	----	ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥
چلےَ سدا رجاءِ[1] انّکِ سماوئی ـ ـ2ـ ـ | [1]رضاءِ ـ	----	ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥
سچا ساہِبُ[1] منِ وسےَ وسِیا منِ سوئی ـ ـ | [1]صاحِبُ ـ	----	ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥
آپے دے وڈِیائِیا دے توٹِ ن ہوئی ـ ـ3ـ ـ	----	ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥
ابے تبے کی چاکری کِءُ درگہ پاوےَ ـ ـ	----	ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥
پتھر کی بیڑی جے چڑھےَ بھر نالِ بُڈاوےَ ـ ـ4ـ ـ	----	ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥
آپنڑا منُ وچیِۓ سِرُ دِجےَ نالے ـ ـ	----	ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥

گُرمُکھِ وستُ پچھاݨیٔےَ اپنا گھرُ بھالے --5--	----	ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥
جنّمݨُ مرݨا آکھیٔےَ تِنِ کرتےَ کِیا --	----	ਜੰਮਣੁ ਮਰਣਾ ਆਖੀਐ ਤਿਨਿ ਕਰਤੈ ਕੀਆ ॥
آپُ گوائِیا مرِ رہے پھِرِ مرݨُ ن تھِیا --6--	----	ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥
سائی کار کماوݨی دھُر کی پھُرمائی[1] -- | [1]فُرمائِی-	----	ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥
جے منُ ستِگُر دے ملےَ کِنِ کِیمتِ[1] پائی --7-- | [1]قِیمتِ-	----	ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥
رتنا پارکھُ سو دھݨی تِنِ کِیمتِ[1] پائی -- | [1]قِیمتِ-	----	ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥
نانکُ ساہِبُ[1] منِ وسےَ سچی وڈِیائی --8--17-- | [1]صاحِبُ-	----	ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
جِنّھی نامُ وِسارِیا دُوجےَ بھرمِ بھُلائی --	----	ਜਿਨ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥
مُولُ چھوڈِ ڈالی لگے کِیا پاوہِ چھائی --1--	----	ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥
بِنُ ناوےَ کِءُ چھُوٹیٔےَ جے جاݨےَ کوئی --	----	ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥

گُرمُکھِ ہوءِ ت چھُوٹیٔۓَ منمُکھِ پتِ کھوئی --1-- رہاءُ --	----	ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥
جِنّھی ایکو سیوِیا پُوری متِ بھائی --	----	ਜਿਨੀ ਏਕੋ ਸੇਵਿਆ ਪੂਰੀ ਮਤਿ ਭਾਈ ॥
آدِ جُگادِ نِرنّجنا جن ہرِ سرݨائی --2--	----	ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥
ساہِبُ[1] میرا ایکُ ہےَ اورُ نہی بھائی -- | [1]صاحِبُ-	----	ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥
کِرپا تے سُکھُ پائِیا ساچے پرتھائی --3--	----	ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥
گُربِنُ کنےَ ن پائِئو کیتی کہےَ کہاۓ --	----	ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥
آپِ دِکھاوےَ واٹڑِیں سچی بھگتِ دّرِڑاۓ --4--	----	ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥
منمُکھُ جے سمجھائیٔۓَ بھی اُجھڑِ جاۓ --	----	ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥
بِنُ ہرِ نام ن چھُوٹسی مرِ نرک سماۓ --5--	----	ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥
جنمِ مرےَ بھرمائیٔۓَ ہرِ نامُ ن لیوےَ --	----	ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥
تا کی کیمتِ[1] نا پوےَ بِنُ گُرکی سیوےَ --6-- | [1]قیمتِ-	----	ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥
جیہی سیو کرائیٔۓَ کرݨی بھی سائی --	Page# [421]	ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥

آپ کرے کِس آکھیۓ وکھےَ وڈِیائی --7--	----	ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥
گُر کی سیوا سو کرے جِسُ آپِ کرائے --	----	ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥
نانک سِرُ دے چھُوٹیۓَ درگہ پتِ پائے --8--18--	----	ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
رُوڑو ٹھاکُر ماہرو رُوڑی گُربانٹی --	----	ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥
وڈّےَ بھاگِ ستِگُرُ ملےَ پائیۓَ پدُ نِربانٹی --1--	----	ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥
مےَ اولہِگیا اولہگی ہم چھورُو تھارے --	----	ਮੈ ਓਲ੍ਹਗੀਆ ਓਲ੍ਹਗੀ ਹਮ ਛੋਰੂ ਥਾਰੇ ॥
جِءُ توُنّ راکھہِ تِءُ رہا مُکھِ نامُ ہمارے --1-- رہاءُ --	----	ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥
درسن کی پِیاسا گھنٹی بھاݨےَ منِ بھائیۓَ --	----	ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥
میرے ٹھاکُر ہاتھِ وڈِیائِیا بھاݨےَ پتِ پائیۓَ --2--	----	ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥
ساچءُ دُورِ ن جاݨیۓَ انّترِ ہےَ سوئی --	----	ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥
جہ دیکھا تہ روِ رہے کِنِ کیمتِ[1] ہوئی --3-- | [1]قیمتِ-	----	ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥

آپِ کرے آپے ہرے وکھےَ وڈِیائی --	----	ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥
گُرمُکھِ ہوءِ نِہالیئَ اِءُ کیمتِ[1] پائی --4-- | قیمتِ[1]-	----	ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥
جِیودِیا لاہا ملےَ گُر کار کماوےَ --	----	ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥
پُورب ہووےَ لِکھِیا تا ستِگُرُ پاوےَ --5--	----	ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥
منمُکھ توٹا نِت ہےَ بھرمہِ بھرمائے --	----	ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥
منمُکھُ انّدھُ ن چیتئی کِءُ درسنُ پائے --6--	----	ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥
تا جگِ آئِیا جاݨیئَ ساچےَ لِو لائے --	----	ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥
گُر بھیٹے پارسُ بھئے جوتی جوتِ مِلائے --7--	----	ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥
اہِنِس رہےَ نِرالمو کار دھُر کی کرݨی --	----	ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥
نانک نامِ سنّتوکھِیا راتے ہرِ چرݨی --19--8--	----	ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
کیتا آکھݨُ آکھیئَ تا کے انّت ن جاݨا --	----	ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥

مے نِدھریا دھر ایک توُنّ مے تانُ ستاݨا --1--	----	ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥
نانک کی ارداس[1] ہےَ سچِ نامِ سُہیلا -- | [1]عرداس-	----	ਨਾਨਕ ਕੀ ਅਰਦਾਸਿ ਹੈ ਸਚਿ ਨਾਮਿ ਸੁਹੇਲਾ ॥
آپُ گِئیا سوجھی پئی گُر سبدی میلا --1-- رہاء --	----	ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥
ہئُمےَ گربُ گوائیئےَ پائیئےَ وِیچارُ --	----	ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥
ساہِب[1] سِءُ منُ مانِیا دے ساچُ ادھارُ --2-- | [1]صاحِب-	----	ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥
اہِنِس نامِ سنّتوکھِیا سیوا سچُ سائی --	----	ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
تا کءُ بِگھنُ ن لاگئی چالےَ ہُکمِ[1] رجائی[2] --3-- | [1]حُکمِ- [2]رضائی-	----	ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥
ہُکمِ[1] رجائی[2] جو چلےَ سو پوے کھجانےَ[3] -- | [1]حُکمِ- [2]رضائی- [3]خزانے-	----	ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥
کھوٹے ٹھور ن پائنی رلے جوُٹھانےَ --4--	----	ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥
نِت نِت کھرا سمالیئےَ سچُ سئُدا پائیئےَ --	----	ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥
کھوٹے ندر ن آونی لے اگنِ جلائیئےَ --5--	----	ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥

جِنی آتمُ چِینِیا پرماتمُ سوئی --	----	ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
ایکو انّمرِت بِرکھُ ہےَ پھلُ انّمرِتُ ہوئی --6--	----	ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥
انّمرِت پھلُ جِنی چاکھِیا سچِ رہے اگھائی --	----	ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥
تِنّا بھرمُ ن بھیدُ ہےَ ہرِ رسن رسائی --7--	----	ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥
ہُکمِ[1] سنّجوگی آئِیا چلُ سدا رجائی[2] -- | [1]حُکمِ- [2]رضائِی-	----	ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥
ائُگنِیارے کءُ گُنڑُ نانکےَ سچُ ملےَ وڈائی --8--20--	----	ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
منُ راتءُ ہرِ ناءِ سچُ وکھاݨِیا --	----	ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
لوکا دا کِیا جاءِ جا تُدھُ بھاݨِیا --1--	----	ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥
جءُ لگُ جیءُ پراݨ سچُ دھِیائیےَ --	Page# [422]	ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥
لاہا ہرِ گُݨ گاءِ ملےَ سُکھُ پائیےَ --1-- رہاءُ --	----	ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥
سچی تیری کار دیہِ دئِیالُ تُونّ --	----	ਸਚੀ ਤੇਰੀ ਕਾਰ ਦੇਹਿ ਦਇਆਲੁ ਤੂੰ ॥

ہءُ جِیوا تُدھ سالاہِ[1] مےَ ٹیک ادھارُ توُنّ --2-- | سالاحِ[1]-	----	ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥
دِرِ سیوکُ درو انُ دردُ توُنّ جاݨہی --	----	ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥
بھگتِ تیری ہَیرانُ[1] دردُ گواوہی --3-- | حَیرانُ[1]-	----	ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥
درگہ نامُ ہدُورِ[1] گُرمُکھِ جاݨسی -- | حدُورِ[1]-	----	ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥
ویلا سچُ پرواݨُ سبدُ پچھاݨسی --4--	----	ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥
ستُ سنّتوکھُ کرِ بھاءُ توسا[1] ہرِ نامُ سےءِ -- | توشا[1]-	----	ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥
منہُ چھوڈِ وِکار سچا سچُ دےءِ --5--	----	ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥
سچے سچا نیہُ سچےَ لائِیا --	----	ਸਚੇ ਸਚਾ ਨੇਹੁ ਸਚੈ ਲਾਇਆ ॥
آپے کرے نِیاءُ جو تِسُ بھائِیا --6--	----	ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥
سچے سچی داتِ دیہِ دئِیالُ ہےَ --	----	ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥
تِسُ سیوی دِنُ راتِ نامُ امولُ ہےَ --7--	----	ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥
توُنّ اُتمُ ہءُ نیچُ سیوکُ کانْڈھِیا --	----	ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥
نانک ندرِ کریہُ ملےَ سچُ وانْڈھِیا --21--8--	----	ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥
آسا مہلا[1] 1 -- | محلا[1]-	----	ਆਸਾ ਮਹਲਾ ੧ ॥

آوݨ جاݨا کِءُ رہےَ کِءُ میلا ہوئی ۔۔	----	ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
جنم مرݨ کا دُکھُ گھݨو نِت سہسا دوئی ۔۔1۔۔	----	ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥
بِنُ ناوےَ کِیا جیونا پھِٹُ دھِرِگ چتُرائی ۔۔	----	ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
ستِگُر سادھ ن سیوِیا ہرِ بھگتِ ن بھائی ۔۔1۔۔ رہاءُ ۔۔	----	ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥
آوݨُ جاوݨُ تءُ رہےَ پائیئےَ گُرُ پُورا ۔۔	----	ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
رام نامُ دھنُ راسِ دےءِ بِنسےَ بھرمُ کُورا ۔۔2۔۔	----	ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥
سنّت جنا کءُ مِلِ رہےَ دھنُ دھنُ جسُ گاۓ ۔۔	----	ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
آدِ پُرکھُ اپرنّپرا گُرمُکھِ ہرِ پاۓ ۔۔3۔۔	----	ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥
نٹُوۓ سانْگُ بݨائِیا باجی[1] سنّسارا ۔۔ | [1]بازی۔	----	ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
کھِنُ پلُ باجی[1] دیکھیۓ اُجھرت نہی بارا ۔۔4۔۔ | [1]بازی۔	----	ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥
ہئُمےَ چئُپڑِ کھیلݨا جھوٹھے اہنّکارا ۔۔	----	ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥

سبھُ جگُ ہارے سو جنٖئے گُر سبدُ وِیچارا --5--	----	ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥
جِءُ انّدھُلے ہتھِ ٹوہنٖی ہرِ نامُ ہمارے --	----	ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
رام نامُ ہرِ ٹیک ہے نِس دءُت سوارے --6--	----	ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥
جِءُ توُنّ راکھِ تِءُ رہا ہرِ نام ادھارا --	----	ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
انّتِ سکھائی پائِیا جن مُکتِ دُیارا --7--	----	ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥
جنم مرنٖ دُکھ میٹِیا جپِ نامُ مُرارے --	----	ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
نانک نامُ ن وِیسرے پوُرا گُرُ تارے --22--8--	----	ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥
آسا مہلا[1] 3 اسٹپدِییا گھرُ 2 | [1]محلا-	----	ਆਸਾ ਮਹਲਾ ੩ ਅਸਟਪਦੀਆ ਘਰੁ ੨
ੴ سِتگُر پرّسادِ --	----	ੴ ਸਤਿਗੁਰ ਪ੍ਰਸਾਦਿ ॥
ساستُ بیدُ سِمنّرِتِ سرُ تیرا سُرسری چرنٖ سمائٖی --	----	ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥
ساکھا تِین موُلُ متِ راوے توُنّ تاں سرب وِڈانٖی --1--	----	ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥

تا کے چرنؑ جپے جنُ نانکُ بولے انّمِرت بانْی --1-- رہاءُ --	----	ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥
تیتیِس کروڑی داس تُمّہارے رِدھِ سِدھِ پّرانْ ادھاری --	----	ਤੇਤੀਸ ਕਰੋੜੀ ਦਾਸ ਤੁਮ੍ਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥
تا کے رُوپ ن جاہی لکھنْے کِیا کرِ آکھِ وِیچاری --2--	Page# [423]	ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
تِینِ گُنْا تیرے جُگ ہی انّترِ چارے تیرِییا کھانْی --	----	ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
کرمُ ہووےَ تا پرم پدُ پائیِئےَ کتھے اکتھ کہانْی --3--	----	ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
تُوںَ کرتا کِیا سبھُ تیرا کِیا کو کرے پرانْی --	----	ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
جا کءُ ندرِ کرہِ تُوںَ اپنْی سائی سچِ سمانْی --4--	----	ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
نامُ تیرا سبھُ کوئی لیتُ ہےَ جیتی آونْ جانْی --	----	ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
جا تُدھُ بھاوے تا گُرمُکھِ بُوجھےَ ہور منمُکھِ پھِرے اِیانْی --5--	----	ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥

چارے وید بّرہمے کُ ءُ دِیۓ پڑِ پڑِ کرے وِیچاری ۔۔	----	ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
تا کا ہُکمُ[1] ن بُوجھےَ بپُڑا نرکِ سُرگِ اوتاری ۔۔6۔۔ | [1]حُکمُ۔	----	ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
جُگہ جُگہ کے راجے کیۓ گاوہِ کرِ اوتاری ۔۔	----	ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
تِن بھی انّتُ ن پاِئیا تا کا کِیا کرِ آکھِ وِیچاری ۔۔7۔۔	----	ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
تُونّ سچا تیرا کِیا سبھُ ساچا دیہِ ت ساچُ وکھاݨی ۔۔	----	ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
جا کُ ءُ سچُ بُجھاوہِ اپݨا سہجے نامِ سماݨی ۔۔8۔۔1۔۔23۔۔	----	ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
آسا مہلا[1] 3 ۔۔ | [1]محلا۔	----	ਆਸਾ ਮਹਲਾ ੩ ॥
ستِگُر ہمرا بھرمُ گواِئیا ۔۔	----	ਸਤਿਗੁਰ ਹਮਰਾ ਭਰਮੁ ਗਵਾਇਆ ॥
ہرِ نامُ نِرنّجنُ منّنِ وساِئیا ۔۔	----	ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
سبدُ چِینِ سدا سُکھُ پاِئیا ۔۔1۔۔	----	ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥
سُݨِ من میرے تتُ گِیانُ ۔۔	----	ਸੁਣਿ ਮਨ ਮੇਰੇ ਤਤੁ ਗਿਆਨੁ ॥
دیوݨ والا سبھ بِدھِ جاݨےَ گُرمُکھِ پاۓئےَ نامُ نِدھانُ ۔۔1۔۔ رہاءُ ۔۔	----	ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥

سِتگُر بھیٹے کی وڈِیائی ـــ	----	ਸਤਿਗੁਰ ਭੇਟੇ ਕੀ ਵਡਿਆਈ ॥
جِنِ ممتا اگنِ ترِسنا بُجھائی ـــ	----	ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
سہجے ماتا ہرِ گُنڑ گائی ـــ2ـــ	----	ਸਹਜੇ ਮਾਤਾ ਹਰਿ ਗੁਣ ਗਾਈ ॥੨॥
وِنڑُ گُر پُورے کوءِ ن جانڑی ـــ	----	ਵਿਣੁ ਗੁਰ ਪੂਰੇ ਕੋਇ ਨ ਜਾਣੀ ॥
مائِیا موہِ دُوجےَ لوبھانڑی ـــ	----	ਮਾਇਆ ਮੋਹਿ ਦੂਜੈ ਲੋਭਾਣੀ ॥
گُرمُکھِ نامُ ملےَ ہرِ بانڑی ـــ3ـــ	----	ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
گُر سیوا تپاں سِرِ تپُ سارُ ـــ	----	ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
ہرِ جیءُ منِ وسےَ سبھ دُوکھ وِسارنڑہارُ ـــ	----	ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
درِ ساچےَ دِسےَ سچِیارُ ـــ4ـــ	----	ਦਰਿ ਸਾਚੈ ਦੀਸੈ ਸਚਿਆਰੁ ॥੪॥
گُر سیوا تے ترِبھونڑ سوجھی ہوءِ ـــ	----	ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
آپُ پچھانڑِ ہرِ پاوےَ سوءِ ـــ	----	ਆਪੁ ਪਛਾਣਿ ਹਰਿ ਪਾਵੈ ਸੋਇ ॥
ساچی بانڑی مہلُ[1] پراپتِ ہوءِ ـــ5ـــ |	----	ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥

1 محلُ ـ

گُر سیوا تے سبھ کُل اُدھارے ـــ	----	ਗੁਰ ਸੇਵਾ ਤੇ ਸਭ ਕੁਲ ਉਧਾਰੇ ॥
نِرمل نامُ رکھےَ اُرِ دھارے ـــ	----	ਨਿਰਮਲ ਨਾਮੁ ਰਖੈ ਉਰਿ ਧਾਰੇ ॥
ساچی سوبھا ساچِ دُیارے ـــ6ـــ	----	ਸਾਚੀ ਸੋਭਾ ਸਾਚਿ ਦੁਆਰੇ ॥੬॥
سے وڈبھاگی جِ گُرِ سیوا لائے ـــ	----	ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
اندِنُ بھگتِ سچُ نامُ دِرڑائے ـــ	----	ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
نامے اُدھرے کُل سبائے ـــ7ـــ	----	ਨਾਮੇ ਉਧਰੇ ਕੁਲ ਸਬਾਏ ॥੭॥

نانکُ ساچُ کہےَ وِیچارُ --	----	ਨਾਨਕੁ ਸਾਚੁ ਕਹੈ ਵੀਚਾਰੁ ॥
ہرِ کا نامُ رکھہُ اُرِ دھارِ --	----	ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
ہرِ بھگتی راتے موکھ دُیارُ --8--2--24--	----	ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥
آسا مہلا[1] 3 -- | [1]محلا-	----	ਆਸਾ ਮਹਲਾ ੩ ॥
آسا آس کرے سبھُ کوئی --	----	ਆਸਾ ਆਸ ਕਰੇ ਸਭੁ ਕੋਈ ॥
ہُکمےَ[1] بُوجھےَ نِراسا ہوئی -- | [1]حُکمے-	----	ਹੁਕਮੈ ਬੂਝੈ ਨਿਰਾਸਾ ਹੋਈ ॥
آسا وِچِ سُتے کئی لوئی --	----	ਆਸਾ ਵਿਚਿ ਸੁਤੇ ਕਈ ਲੋਈ ॥
سو جاگےَ جاگاوےَ سوئی --1--	----	ਸੋ ਜਾਗੈ ਜਾਗਾਵੈ ਸੋਈ ॥੧॥
ستِگُرِ نامُ بُجھائِیا وِنُّ ناوےَ بھُکھ ن جائی --	----	ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
نامے ترِسنا اگنِ بُجھےَ نامُ ملےَ تسےَ رجائی[1] --1-- رہاءُ -- | [1]رضائِی-	Page# [424]	ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥
کلِ کیِرتِ سبدُ پچھانُ --	----	ਕਲਿ ਕੀਰਤਿ ਸਬਦੁ ਪਛਾਨੁ ॥
ایہا بھگتِ چُوکےَ ابھِمانُ --	----	ਏਹਾ ਭਗਤਿ ਚੂਕੈ ਅਭਿਮਾਨੁ ॥
ستِگُرُ سیوِئےَ ہووےَ پروانُ --	----	ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥
جِنِ آسا کیِتی تِس نو جانُ --2--	----	ਜਿਨਿ ਆਸਾ ਕੀਤੀ ਤਿਸ ਨੋ ਜਾਣੁ ॥੨॥
تِسُ کِیا دِیجےَ جِ سبدُ سُݨائے --	----	ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥
کرِ کِرپا نامُ منّنِ وسائے --	----	ਕਰਿ ਕਿਰਪਾ ਨਾਮੁ ਮੰਨਿ ਵਸਾਏ ॥

اِہُ سِرُ دِجےَ آپُ گوائے -- ---- ਇਹੁ ਸਿਰੁ ਦੀਜੈ ਆਪੁ ਗਵਾਏ ॥

ہُکمے[1] بُوجھےَ سدا سُکھُ پائے --3-- | [1] حُکمے ---- ਹੁਕਮੈ ਬੂਝੈ ਸਦਾ ਸੁਖੁ ਪਾਏ ॥੩॥

آپِ کرے تےَ آپِ کرائے -- ---- ਆਪਿ ਕਰੇ ਤੈ ਆਪਿ ਕਰਾਏ ॥

آپے گُرمُکھِ نامُ وسائے -- ---- ਆਪੇ ਗੁਰਮੁਖਿ ਨਾਮੁ ਵਸਾਏ ॥

آپِ بھُلاوےَ آپِ مارگِ پائے -- ---- ਆਪਿ ਭੁਲਾਵੈ ਆਪਿ ਮਾਰਗਿ ਪਾਏ ॥

سچےَ سبدِ سچِ سمائے --4-- ---- ਸਚੈ ਸਬਦਿ ਸਚਿ ਸਮਾਏ ॥੪॥

سچا سبدُ سچی ہےَ باݨی -- ---- ਸਚਾ ਸਬਦੁ ਸਚੀ ਹੈ ਬਾਣੀ ॥

گُرمُکھِ جُگِ جُگِ آکھِ وکھاݨی -- ---- ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥

منمُکھِ موہِ بھرمِ بھولاݨی -- ---- ਮਨਮੁਖਿ ਮੋਹਿ ਭਰਮਿ ਭੋਲਾਣੀ ॥

بِنُ ناوےَ سبھ پھِرےَ بئُراݨی --5-- ---- ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥

تِینِ بھون مہِ ایکا مائِیا -- ---- ਤੀਨਿ ਭਵਨ ਮਹਿ ਏਕਾ ਮਾਇਆ ॥

مُورکھِ پڑِ پڑِ دُوجا بھاءُ دِرڑائِیا -- ---- ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥

بہُ کرم کماوےَ دُکھُ سبائِیا -- ---- ਬਹੁ ਕਰਮ ਕਮਾਵੈ ਦੁਖੁ ਸਬਾਇਆ ॥

ستِگُرُ سیوِ سدا سُکھُ پائِیا --6-- ---- ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥

انّمرِتُ مِیٹھا سبدُ وِیچارِ -- ---- ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥

اندِنُ بھوگے ہئُمےَ مارِ -- ---- ਅਨਦਿਨੁ ਭੋਗੇ ਹਉਮੈ ਮਾਰਿ ॥

سہجِ انّدِ کِرپا دھارِ -- ---- ਸਹਜਿ ਅਨੰਦਿ ਕਿਰਪਾ ਧਾਰਿ ॥

نامِ رتے سدا سچِ پیارِ --7-- ---- ਨਾਮਿ ਰਤੇ ਸਦਾ ਸਚਿ ਪਿਆਰਿ ॥੭॥

ہرِ جپ پڑِیئےَ گُر سبدُ وِیچارِ -- ---- ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥

ہرِ جپ پڑِیئَ ہئُمےَ مارِ --	----	ਹਰਿ ਜਪਿ ਪੜੀਐ ਹਉਮੈ ਮਾਰਿ ॥
ہرِ جپیِئَ بھءِ سچِ پِیارِ --	----	ਹਰਿ ਜਪੀਐ ਭਇ ਸਚਿ ਪਿਆਰਿ ॥
نانکؔ نامُ گُرمتِ اُر دھارِ --25--3--8--	----	ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
راگُ آسا مہلا[1] 3 اسٹپدِییا گھرُ 8 کاپھ ی --	----	ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥
گُرتے سانْتِ اُوبجےَ جِنِ ترِسنا اگنِ بُجھائی --	----	ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥
گُرتے نامُ پائیِئَ وڈی وڈِیائی --1--	----	ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥
ایکو نامُ چیتِ میرے بھائی --	----	ਏਕੋ ਨਾਮੁ ਚੇਤਿ ਮੇਰੇ ਭਾਈ ॥
جگتُ جلنّدا دیکھِ کےَ بھجِ پۓ سرنٹائی --1-- رہاءُ --	----	ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥
گُرتے گِیانُ اُوبجےَ مہا تتُ بیچارا --	----	ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥
گُرتے گھرُ درُ پائِیا بھگتی بھرے بھنّڈارا --2--	----	ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥

[1] محلا

گُرمُکھِ نامُ دھِیائیٔ بُوجھےَ وِیچارا ـ ـ	----	ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥
گُرمُکھِ بھگتِ سلاہ[1] ہےَ انّترِ سبدُ اپارا ـ ـ3ـ ـ | سلاح[1]ـ	----	ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥
گُرمُکھِ سُوکھُ اُوجےَ دُکھُ کدے ن ہوئی ـ ـ	----	ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥
گُرمُکھِ ہئُمےَ مارِیئےَ منُ نِرملُ ہوئی ـ ـ4ـ ـ	----	ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥
ستِگُرِ مِلِۓ آپُ گِئیا ترِبھوݨ سوجھی پائی ـ ـ	----	ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥
نِرمل جوتِ پسرِ رہی جوتی جوتِ مِلائی ـ ـ5ـ ـ	----	ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥
پُورےَ گُرِ سمجھائِیا متِ اُوتم ہوئی ـ ـ	----	ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥
انّترُ سِیتلُ سانْتِ ہوءِ نامے سُکھُ ہوئی ـ ـ6ـ ـ	----	ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥
پُورا ستِگُرُ تاں ملےَ جاں ندرِ کریئی ـ ـ	----	ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥

کِلوِکھ پاپ سبھ کٹیِئہِ پھِرِ دُکھُ بِگھنُ ن ہوئی --7--	----	ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥
آپنھےَ ہتھِ وڈِیائِیا دے نامے لاۓ --	Page# [425]	ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥
نانکؔ نامُ نِدھانُ منِ وسِیا وڈِیائی پاۓ --8--4--26--	----	ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥
آسا مہلا[1] 3 -- | محلا[1]-	----	ਆਸਾ ਮਹਲਾ ੩ ॥
سُنھِ من مٔنِ وساءِ تُوں٘ آپے آءِ ملےَ میرے بھائی --	----	ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥
اندِنُ سچی بھگتِ کرِ سچےَ چِتُ لائی --1--	----	ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥
ایکو نامُ دھِیاءِ تُوں٘ سُکھُ پاوہِ میرے بھائی --	----	ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥
ہئُمےَ دُوجا دُورِ کرِ وڈی وڈِیائی --1-- رہاءُ --	----	ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥
اِسُ بھگتی نو سُرِ نر مُنِ جن لوچدے ونھُ ستِگر پائی ن جاءِ --	----	ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥
پنّڈِت پڑدے جوتِکی تِن بُوجھ ن پاءِ --2--	----	ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥

آپےَ تھےَ سبھُ رکھِئونُ کِچھُ کہنڑُ ن جائی --	----	ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥
آپے دےءِ سُ پائیئےَ گُرِ بُوجھ بُجھائی --3--	----	ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥
جیء جنّت سبھِ تِس دے سبھنا کا سوئی --	----	ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥
منّدا کِس نو آکھیئےَ جے دُوجا ہوئی --4--	----	ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥
اِکو ہُکمُ[1] ورتدا ایکا سِرِ کارا -- | [1]حُکمُ-	----	ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥
آپِ بھوالی دِتیئنُ انّترِ لوبھُ وِکارا --5--	----	ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥
اِک آپے گُرمُکھِ کِیتِئنُ بُوجھنِ وِیچارا --	----	ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥
بھگتِ بھی اونا نو بکھسِیئنُ[1] انّترِ بھنّڈارا --6-- | [1]بخشِیئنُ-	----	ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥
گِیانِیا نو سبھُ سچُ ہےَ سچُ سوجھی ہوئی --	----	ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥
اوءِ بھُلائے کِسےَ دے ن بھُلنّہی سچُ جانّنِ سوئی --7--	----	ਓਇ ਭੁਲਾਏ ਕਿਸੈ ਦੇ ਨ ਭੁਲਨੀ੍ ਸਚੁ ਜਾਣਨਿ ਸੋਈ ॥੭॥

گھر مہِ پنّچ ورتدے
پنّچے وِیچاری --

ਘਰ ਮਹਿ ਪੰਚ ਵਰਤਦੇ
ਪੰਚੇ ਵੀਚਾਰੀ ॥

نانک بِنُ ستِگر وسِ ن آونّہی
نامِ ہئُمَے ماری --8--5--27--

ਨਾਨਕ ਬਿਨੁ ਸਤਿਗੁਰ ਵਸਿ ਨ ਆਵਨੑੀ
ਨਾਮਿ ਹਉਮੈ ਮਾਰੀ ॥੮॥੫॥੨੭॥

آسا مہلا[1] 3 -- | [1]محلا-

ਆਸਾ ਮਹਲਾ ੩ ॥

گھرے اندّرِ سبھُ وتھُ ہے
باہرِ کِچھُ ناہی --

ਘਰੈ ਅੰਦਰਿ ਸਭੁ ਵਥੁ ਹੈ
ਬਾਹਰਿ ਕਿਛੁ ਨਾਹੀ ॥

گُر پرسادی پائیئَے
انتّرِ کپٹ کھُلاہی --1--

ਗੁਰ ਪਰਸਾਦੀ ਪਾਈਐ
ਅੰਤਰਿ ਕਪਟ ਖੁਲਾਹੀ ॥੧॥

ستِگُر تے ہرِ پائیئَے بھائی --

ਸਤਿਗੁਰ ਤੇ ਹਰਿ ਪਾਈਐ ਭਾਈ ॥

انتّرِ نامُ نِدھانُ ہے
پُورے ستِگُرِ دِییا دِکھائی --1-- رہاءُ --

ਅੰਤਰਿ ਨਾਮੁ ਨਿਧਾਨੁ ਹੈ
ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥

ہرِ کا گاہکُ ہووے سو لۓ
پاۓ رتنُ وِیچارا --

ਹਰਿ ਕਾ ਗਾਹਕੁ ਹੋਵੈ ਸੋ ਲਏ
ਪਾਏ ਰਤਨੁ ਵੀਚਾਰਾ ॥

اندّرُ کھولے دِب دِسٹِ
دیکھے مُکتِ بھنڈّارا --2--

ਅੰਦਰੁ ਖੋਲੈ ਦਿਬ ਦਿਸਟਿ
ਦੇਖੈ ਮੁਕਤਿ ਭੰਡਾਰਾ ॥੨॥

اندّرِ مہل[1] انیک ہہِ
جیءُ کرے وسیرا -- | [1]محل-

ਅੰਦਰਿ ਮਹਲ ਅਨੇਕ ਹਹਿ
ਜੀਉ ਕਰੇ ਵਸੇਰਾ ॥

مَن چِنّدِیا پھلُ پائِسی پھِرِ ہوءِ ن پھیرا --3--	----	ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥
پارکھِیا وتھُ سمالِ لئی گُر سوجھی ہوئی --	----	ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
نامُ پدارتھُ اَمُلُ سا گُرمُکھِ پاوے کوئی --4--	----	ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥
باہرُ بھالے سُ کِیا لہے وتھُ گھرے اندّرِ بھائی --	----	ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
بھرمے بھُولا سبھُ جگُ پھِرے منمُکھِ پتِ گوائی --5--	----	ਭਰਮੇ ਭੁਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
گھرُ درُ چھوڈے آپݨا پر گھرِ جھُوٹھا جائی --	----	ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
چورے وانْگُو پکڑِیئے بِنُ ناوے چوٹا کھائی --6--	----	ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
جِنّھی گھرُ جاتا آپݨا سے سُکھیئے بھائی --	----	ਜਿਨ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
انّترِ برّہمُ پچھاݨِیا گُر کی وڈِیائی --7--	----	ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥

آپے دانُ کرے کِسُ آکھیۓَ آپے دے ءِ بُجھائی --	----	ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
نانکؑ نامُ دھِیاءِ تُوںّ دِرِ سچےَ سوبھا پائی --8--6--28--	----	ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
آسا مہلا[1] 3 -- | [1]محلا-	Page# [426]	ਆਸਾ ਮਹਲਾ ੩ ॥
آپےَ آپُ پچھاݨِیا سادُ میِٹھا بھائی --	----	ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥
ہرِ رسِ چاکھِۓَ مُکتُ بھۓ جِنّہا ساچو بھائی --1--	----	ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹ੍ਹਾ ਸਾਚੋ ਭਾਈ ॥੧॥
ہرِ جیءُ نِرمل نِرملا نِرمل مَنِ واسا --	----	ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥
گُرمتی سالاہیۓَ[1] بِکھِیا ماہِ اُداسا --1-- رہاءُ -- | [1]سالاحیۓَ-	----	ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
بِنُ سبدےَ آپُ ن جاپئی سبھ انّدھی بھائی --	----	ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥
گُرمتی گھٹِ چاننّا نامُ انّتِ سکھائی --2--	----	ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥
نامے ہی نامِ ورتدے نامے ورتارا --	----	ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥

انّترِ نامُ مُکھِ نامُ ہےَ نامے سبدِ وِیچارا --3--	ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥
نامُ سُݨئیےَ نامُ منّنئیےَ نامے وڈِیائی --	ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥
نامُ سلاہے سدا سدا نامے مہلُ[1] پائی --4-- | محلُ[1]-	ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥
نامے ہی گھٹِ چانݨا نامے سوبھا پائی --	ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥
نامے ہی سُکھُ اُوپجےَ نامے سرݨائی --5--	ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥
بِنُ ناوےَ کوءِ ن منّنئیےَ منمُکھِ پتِ گوائی --	ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥
جم پُرِ بادھے مارِیئہِ بِرتھا جنمُ گوائی --6--	ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥
نامےَ کی سبھ سیوا کرےَ گُرمُکھِ نامُ بُجھائی --	ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥
نامہُ ہی نامُ منّنئیےَ نامے وڈِیائی --7--	ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥

جِس نوں دیوے تِس ملے گُرمتی نامُ بُجھائی ــ	----	ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥
نانک سبھ کِچھُ ناوے کے وس ہے پُورے بھاگِ کو پائی ــ8ــ7ــ29ــ	----	ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥
آسا مہلا[1] 3 ــ | محلا[1]ــ	----	ਆਸਾ ਮਹਲਾ ੩ ॥
دوہاگنی مہلُ[1] ن پائنِہی ن جانٔن پِر کا سُیاءُ ــ | محلُ[1]ــ	----	ਦੋਹਾਗਣੀ ਮਹਲੁ ਨ ਪਾਇਨੑੀ ਨ ਜਾਣਨਿ ਪਿਰ ਕਾ ਸੁਆਉ ॥
پھِکا بولِہ نا نِوہِ دُوجا بھاءُ سُیاءُ ــ1ــ	----	ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
اِہُ منُوآ کِءُ کرِ وسِ آوے ــ	----	ਇਹੁ ਮਨੂਆ ਕਿਉ ਕਰਿ ਵਸਿ ਆਵੈ ॥
گُر پرسادی ٹھاکیئے گیان متی گھرِ آوے ــ1ــ رہاءُ ــ	----	ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
سوہاگنی آپِ سوارِیئونُ لاءِ پریم پیارُ ــ	----	ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
ستگُر کے بھانے چلدِیا نامے سہج سیگارُ ــ2ــ	----	ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
سدا راوہِ پِرُ آپنا سچی سیج سُبھاءِ ــ	----	ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥

ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥	----	پِر کےَ پ٘ریمِ موہِیا مِلِ پ٘رِیتم سُکھُ پاءِ ۔۔3۔۔
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥	----	گِیان اپارُ سِیگارُ ہےَ سوبھاونّتی نارِ ۔۔
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥	----	سا سبھرائی سُنّدری پِر کےَ ہیتِ پِیارِ ۔۔4۔۔
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥	----	سوہاگݨی وِچِ رنّگُ رکھِئونُ سچےَ الکھِ اپارِ ۔۔
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥	----	ستِگُرُ سیونِ آپݨا سچےَ بھاءِ پِیارِ ۔۔5۔۔
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥	----	سوہاگݨی سِیگارُ بݨائِیا گُݨ کا گلِ ہارُ ۔۔
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥	----	پ٘ریم پِرملُ تنِ لاوݨا انّترِ رتنُ وِیچارُ ۔۔6۔۔
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥	----	بھگتِ رتے سے اُوتما جتِ پتِ سبدے ہوءِ ۔۔
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥	----	بِنُ ناوےَ سبھ نیِچ جاتِ[1] ہےَ بِسٹا کا کیِڑا ہوءِ ۔۔7۔۔ | [1]زاتِ۔

ہءُ ہءُ کردی سبھ پھِرےَ بِنُ سبدےَ ہءُ ن جاءِ ـ ـ	----	ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
نانک نامِ رتے تِن ہئُمےَ گئی سچےَ رہے سماءِ ـ ـ8ـ ـ8ـ ـ30ـ ـ	----	ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥
آسا مہلا[1] 3 ـ ـ | [1]محلاـ	----	ਆਸਾ ਮਹਲਾ ੩ ॥
سچے رتے سے نِرملے سدا سچی سوءِ ـ ـ	----	ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
اَیتھےَ گھرِ گھرِ جاپدے آگےَ جُگِ جُگِ پرگٹُ ہوءِ ـ ـ1ـ ـ	----	ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
اے من رُوڑّہے رنّگُلے تُوںّ سچا رنّگُ چڑاءِ ـ ـ	Page# [427]	ਏ ਮਨ ਰੂੜ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
رُوڑی باݨی جے رپےَ نا اِہُ رنّگُ لہےَ ن جاءِ ـ ـ1ـ ـ رہاءُ ـ ـ	----	ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
ہمِ نیچ مَیلے اتِ ابھِمانی دُوجےَ بھاءِ وِکار ـ ـ	----	ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
گُرِ پارسِ ملِۓَ کنّچنُ ہوۓ نِرمل جوتِ اپار ـ ـ2ـ ـ	----	ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
بِنُ گُر کوءِ ن رنّگیۓَ گُرِ ملِۓَ رنّگُ چڑاءُ ـ ـ	----	ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥

ਗੁਰ ਕੈ ਭੈ ਭਾਇ ਜੋ ਰਤੇ	گُر کے بھےَ بھاءِ جو رتے
ਸਿਫਤੀ ਸਚਿ ਸਮਾਉ ॥੩॥	سِپھتی[1] سچِ سماءُ ۔۔3۔۔
ਭੈ ਬਿਨੁ ਲਾਗਿ ਨ ਲਗਈ	بھےَ بِنُ لاگِ ن لگئی
ਨਾ ਮਨੁ ਨਿਰਮਲੁ ਹੋਇ ॥	نا منُ نِرملُ ہوءِ ۔۔
ਬਿਨੁ ਭੈ ਕਰਮ ਕਮਾਵਣੇ	بِنُ بھےَ کرم کماوݨے
ਝੂਠੇ ਠਾਉ ਨ ਕੋਇ ॥੪॥	جھُوٹھے ٹھاءُ ن کوءِ ۔۔4۔۔
ਜਿਸ ਨੋ ਆਪੇ ਰੰਗੇ ਸੁ ਰਪਸੀ	جِس نو آپے رنّگے سُ رپسی
ਸਤਸੰਗਤਿ ਮਿਲਾਇ ॥	ستسنّگتِ مِلاءِ ۔۔
ਪੂਰੇ ਗੁਰ ਤੇ ਸਤਸੰਗਤਿ ਊਪਜੈ	پُورے گُر تے ستسنّگتِ اُوپجےَ
ਸਹਜੇ ਸਚਿ ਸੁਭਾਇ ॥੫॥	سہجے سچِ سُبھاءِ ۔۔5۔۔
ਬਿਨੁ ਸੰਗਤੀ ਸਭਿ ਐਸੇ ਰਹਹਿ	بِنُ سنّگتی سبھِ اَیسے رہہِ
ਜੈਸੇ ਪਸੁ ਢੋਰ ॥	جَیسے پسُ ڈھور ۔۔
ਜਿਨ੍ਹਿ ਕੀਤੇ ਤਿਸੈ ਨ ਜਾਣਨ੍ਹੀ	جِنّہِ کیتے تسےَ ن جاݨّہی
ਬਿਨੁ ਨਾਵੈ ਸਭਿ ਚੋਰ ॥੬॥	بِنُ ناوےَ سبھِ چور ۔۔6۔۔
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ	اِکِ گُݨ وِہاجھِ اَئُگݨ وِکݨہِ
ਗੁਰ ਕੈ ਸਹਜਿ ਸੁਭਾਇ ॥	گُر کےَ سہجِ سُبھاءِ ۔۔
ਗੁਰ ਸੇਵਾ ਤੇ ਨਾਉ ਪਾਇਆ	گُر سیوا تے ناءُ پائِیا
ਵੁਠਾ ਅੰਦਰਿ ਆਇ ॥੭॥	وُٹھا انّدرِ آءِ ۔۔7۔۔

[1] صِفتی۔

سبھنا کا داتا ایکُ ہے سِرِ دھنّدھے لاءِ --	ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
نانکُ نامے لاءِ سوارِئنُ سبدے لئے مِلاءِ --8--9--31--	ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
آسا مہلا[1] 3 -- | محلا[1]-	ਆਸਾ ਮਹਲਾ ੩ ॥
سبھ ناوے نو لوچدی جِسُ کِرپا کرے سو پائے --	ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥
بِنُ ناوے سبھُ دُکھُ ہے سُکھُ تِسُ جِسُ مَنِّ وسائے --1--	ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥
تُوں بیئنّتُ دئِیالُ ہے تیری سرنائی --	ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥
گُر پُورے تے پائیئے نامے وڈِیائی --1-- رہاءُ --	ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥
انترِ باہرِ ایکُ ہے بہُ بِدھِ سرِسٹِ اُپائی --	ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥
ہُکمے[1] کار کرائِدا دُوجا کِسُ کہیئے بھائی --2-- | حکمے[1]-	ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥
بُجھنا ابُجھنا تُدھ کِیا اِہ تیری سِرِ کار --	ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥

اِکنّہا بکھسِہِ[1] میلِ لَیہِ اِکِ درگہ مارِ کڈھے کُوڑِیار ۔۔3۔۔ |	----	ਇਕਨ੍ਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥

[1]بخشِہِ۔

اِکِ دھُرِ پوِت پاون ہہِ تُدھُ نامے لائے ۔۔	----	ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥
گُر سیوا تے سُکھُ اُوپجَے سچےَ سبدِ بُجھائے ۔۔4۔۔	----	ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥
اِکِ کُچل کُچیل وِکھلی تے ناوہُ آپِ کھُیائے ۔۔	----	ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥
نا اون سِدھِ ن بُدھِ ہےَ ن سنّجمی پھِرہِ اُتوتائے ۔۔5۔۔	----	ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥
ندرِ کرے جِسُ آپنْی تِس نو بھاونی لائے ۔۔	----	ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥
ستُ سنّتوکھُ اِہ سنّجمی منُ نِرملُ سبدُ سُنْائے ۔۔6۔۔	----	ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥
لیکھا پڑِ ن پہُوچیئَے کتھِ کہنْےَ انّتُ ن پاءِ ۔۔	----	ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥
گُر تے کیمتِ[1] پائیئَے سچِ سبدِ سوجھی پاءِ ۔۔7۔۔ | [1]قیمتِ۔	----	ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥

اِہُ منُ دیہی سودھِ توُنّ گُر سبدِ وِچارِ --	----	ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥
نانکُ اِسُ دیہی وِچِ نامُ نِدھانُ ہے پائیئےَ گُر کےَ ہیتِ اپارِ --32--10--8--	----	ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥
آسا مہلا[1] 3 -- | محلا[1]	----	ਆਸਾ ਮਹਲਾ ੩ ॥
سچِ رتیِیا سوہاگنْی جِنا گُر کےَ سبدِ سیِگارِ --	----	ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥
گھر ہی سو پِرُ پائِیا سچےَ سبدِ وِچارِ --1--	Page# [428]	ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥
اوگنْ گُنْی بکھسائِیا[1] ہرِ سِءُ لِو لائی -- | بخشائیا[1]	----	ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥
ہرِ ورُ پائِیا کامنْی گُرِ میلِ مِلائی --1-- رہاءُ --	----	ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥
اِکِ پِرُ ہدوُرِ[1] ن جانْنّہِ دوُجےَ بھرمِ بھُلاءِ -- | حدوُر[1]	----	ਇਕਿ ਪਿਰੁ ਹਦੂਰਿ ਨ ਜਾਣਨੑੀ ਦੂਜੈ ਭਰਮਿ ਭੁਲਾਇ ॥
کِءُ پائِنِہ ڈوہاگنْی دُکھی رینْ وِہاءِ --2--	----	ਕਿਉ ਪਾਇਨਿ੍ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥

جِن کے مَنِ سچُ وسِیا سچی کار کماءِ --	----	ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥
اندِنُ سیوہِ سہج سِءُ سچے ماہِ سماءِ --3--	----	ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥
دوہاگنٹی بھرمِ بھُلائِیا کُوڑُ بولِ بِکھُ کھاہِ --	----	ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥
پِرُ ن جانٹنِ آپٹنا سُنّجی سیج دُکھُ پاہِ --4--	----	ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥
سچا ساہِبُ[1] ایکُ ہے متُ من بھرمِ بھُلاہِ --	----	ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥
گُر پُوچھِ سیوا کرہِ سچُ نِرملُ منّنِ وساہِ --5--	----	ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥
سوہاگنٹی سدا پِرُ پائِیا ہئُمےَ آپُ گواءِ --	----	ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥
پِر سیتی اندِنُ گہِ رہی سچی سیج سُکھُ پاءِ --6--	----	ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥
میری میری کرِ گئے پلےَ کِچھُ ن پاءِ --	----	ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥

[1] صاحِبُ-

مہلُ[1] ناہی ڈوہاگݨی انّتِ گئی پچھُتاءِ --7-- | محلُ[1]-	----	ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥
سو پِرُ میرا ایکُ ہے ایکَس سِءُ لِو لاءِ --	----	ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥
نانک جے سُکھُ لوڑہِ کامݨی ہرِ کا نامُ مّنِ وساءِ --8--11--33--	----	ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥
آسا مہلا[1] 3 -- | محلا[1]-	----	ਆਸਾ ਮਹਲਾ ੩ ॥
انّمرِتُ جِنّہا چکھائِئونُ رسُ آئِیا سہجِ سُبھاءِ --	----	ਅੰਮ੍ਰਿਤੁ ਜਿਨ੍ਹ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥
سچا ویپرواہُ ہے تِس نو تِلُ ن تماءِ[1] --1-- | طماعِ[1]-	----	ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥
انّمرِتُ سچا ورسدا گُرمُکھا مُکھِ پاءِ --	----	ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥
منُ سدا ہرِییاولا سہجے ہرِ گُݨ گاءِ --1-- رہاءُ --	----	ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥
منمُکھِ سدا دوہاگݨی درِ کھڑِییا بِللاہِ --	----	ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥
جِنّہا پِر کا سُیادُ ن آئِئو جو دھُرِ لِکھِیا سُ کماہِ --2--	----	ਜਿਨ੍ਹ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੁ ਕਮਾਹਿ ॥੨॥

گُرمُکھِ بیجے سچُ جمےَ سچُ نامُ واپارُ --	----	ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥
جو اِتُ لاہےَ لائِئُن بھگتی دےءِ بھنّڈار --3--	----	ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥
گُرمُکھِ سدا سوہاگنٹی بھےَ بھگتِ سِیگارِ --	----	ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥
اندِنُ راوہِ پِرُ آپنٹا سچُ رکھہِ اُر دھارِ --4--	----	ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥
جِنّہا پِرُ راوِیا آپنٹا تِنّہا وِٹہُ بلِ جاءُ --	----	ਜਿਨ੍ਾ ਪਿਰੁ ਰਾਵਿਆ ਆਪਣਾ ਤਿਨ੍ਾ ਵਿਟਹੁ ਬਲਿ ਜਾਉ ॥
سدا پِر کےَ سنّگِ رہہِ وِچہُ آپُ گواءِ --5--	----	ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥
تنُ منُ سِیتلُ مُکھ اُجلے پِر کےَ بھاءِ پِیارِ --	----	ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥
سیج سُکھالی پِرُ روےَ ہئُمےَ تّرِسنا مارِ --6--	----	ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥
کرِ کرِپا گھرِ آئِیا گُر کےَ ہیتِ اپارِ --	----	ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥

وَرُ پاِئیا سوہاگنٖی کیول ایکُ مُرارِ --7--	----	ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥
سبھے گُنہ بکھساءِ[1] لِئیوُنُ میلے میلنْہارِ -- | [1]بخشاءِ-	----	ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥
نانکُ آکھنْ آکھیِئےَ جے سُنِ دھرے پِیارُ --8--12--34--	----	ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥
آسا مہلا[1] 3 -- | [1]محلا-	----	ਆਸਾ ਮਹਲਾ ੩ ॥
سِتگُر تے گُنْ اُوپجےَ جا پّربھُ میلےَ سوءِ --	----	ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥
سہجے نامُ دھِیائیِئےَ گِیانُ پرگٹُ ہوءِ --1--	Page# [429]	ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥
اے من مت جانْہِ ہرِ دُورِ ہےَ سدا ویکھُ ہدُورِ[1] -- | [1]حدُورِ-	----	ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥
سد سُنْدا سد ویکھدا سبدِ رہِیا بھرپُورِ --1-- رہاءُ --	----	ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥
گُرمُکھِ آپُ پچھانْیا تِنّہی اِک منِ دھِیائِیا --	----	ਗੁਰਮੁਖਿ ਆਪੁ ਪਛਾਣਿਆ ਤਿਨੀ ਇਕ ਮਨਿ ਧਿਆਇਆ ॥

سدا روہِ پِرُ آپنٹا سچےَ نامِ سُکھُ پائِیا --2--	----	ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥
اے من تیرا کوٗ نہی کرِ ویکھُ سبدِ وِیچارُ --	----	ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥
ہرِ سرنٹائی بھجِ پءُ پائِہِ موکھ دُیارُ --3--	----	ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥
سبدِ سُنٹیےَ سبدِ بُجھیےَ سچِ رہےَ لِو لاءِ --	----	ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥
سبدے ہئُمےَ مارِیےَ سچےَ مہلِ[1] سُکھُ پاءِ --4-- | محلِ[1]-	----	ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥
اِسُ جُگ مہِ سوبھا نام کی بِنُ ناوےَ سوبھ ن ہوءِ --	----	ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
اِہ مائِیا کی سوبھا چارِ دِہاڑے جادی بِلمُ ن ہوءِ --5--	----	ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥
جِنی نامُ وِسارِیا سے مُءٗ مرِ جاہِ --	----	ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥
ہرِ رس سادُ ن آئِئو بِسٹا ماہِ سماہِ --6--	----	ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥

اِکِ آپے بکھسِ[1] مِلائِئنُ اندِنُ نامے لاءِ ــ ــ | [1]بخشِ۔	----	ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥
سچُ کماوہِ سچِ رہہِ سچے سچِ سماہِ ــ ــ7ــ ــ	----	ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥
بِنُ سبدے سُݨئیے ن دیکھیۓ جگُ بولا انّھا بھرماءِ ــ ــ	----	ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹਾ ਭਰਮਾਇ ॥
بِنُ ناوے دُکھُ پائِسی نامُ ملے تسے رجاءِ[1] ــ ــ8ــ ــ | [1]رضاءِ۔	----	ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥
جِن باݨی سِءُ چِتُ لائِیا سے جن نِرمل پرواݨُ ــ ــ	----	ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥
نانک نامُ تِنّھا کدے ن وِیسرے سے درِ سچے جاݨُ ــ ــ9ــ ــ13ــ ــ35ــ ــ	----	ਨਾਨਕ ਨਾਮੁ ਤਿਨ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥
آسا مہلا[1] 3 ــ ــ | [1]محلا۔	----	ਆਸਾ ਮਹਲਾ ੩ ॥
سبدَو ہی بھگت جاپدے جِنّہ کی باݨی سچی ہوءِ ــ ــ	----	ਸਬਦੌ ਹੀ ਭਗਤ ਜਾਪਦੇ ਜਿਨ੍ਹ ਕੀ ਬਾਣੀ ਸਚੀ ਹੋਇ ॥
وِچہُ آپُ گِئیا ناءُ منّنِیا سچِ مِلاوا ہوءِ ــ ــ1ــ ــ	----	ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥
ہرِ ہرِ نامُ جن کی پتِ ہوءِ ــ ــ	----	ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥

سپھلُ تِنّھا کا جنمُ ہےَ تِنّہ مانےَ سبھُ کوءِ --1-- رہاءُ --	----	ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ ਮਾਨੈ ਸਭੁ ਕੋਇ ॥੧॥ ਰਹਾਉ ॥
ہئُمےَ میرا جاتِ[1] ہےَ اتِ کّرودھُ ابھِمانُ -- | [1]ذاتِ-	----	ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥
سبدِ مرےَ تا جاتِ[1] جاءِ جوتی جوتِ ملےَ بھگوانُ --2-- | [1]ذاتِ-	----	ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥
پُورا ستِگُرُ بھیٹِیا سپھل جنمُ ہمارا --	----	ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥
نامُ نوےَ ندھِ پائِیا بھرے اکھُٹ بھنّڈارا --3--	----	ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥
آوہِ اِسُ راسی کے واپارِیۓ جِنّھا نامُ پِیارا --	----	ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ ॥
گُرمُکھِ ہووےَ سو دھنُ پاۓ تِنّھا انّترِ سبدُ وِیچارا --4--	----	ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥
بھگتی سار ن جاݨّنھی منمُکھ اہنّکاری --	----	ਭਗਤੀ ਸਾਰ ਨ ਜਾਣਨ੍ਹ੍ਹੀ ਮਨਮੁਖ ਅਹੰਕਾਰੀ ॥
دھُرہُ آپِ کھُیائِئنُ جُوۓ باجی[1] ہاری --5-- | [1]بازی-	----	ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥

بِنُ پیارے بھگتِ ن ہووئی نا سُکھُ ہوءِ سریِرِ --	----	ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥
پ٘ریم پدارتھُ پائیِئےَ گُر بھگتی من دھیِرِ --6--	----	ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥
جِس نو بھگتِ کرائے سو کرے گُر سبد وِیچارِ --	----	ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥
ہِردے ایکو نامُ وسےَ ہئُمےَ دُبِدھا مارِ --7--	----	ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥
بھگتا کی جتِ پتِ ایکو[1] نامُ ہےَ آپے لۓ سوارِ -- | [1]ایکو-	----	ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥
سدا سرݨائی تِس کی جِءُ بھاوےَ تِءُ کارجُ سارِ --8--	----	ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥
بھگتِ نِرالی الاہ دی جاپےَ گُر وِیچارِ --	Page# [430]	ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
نانک نامُ ہِردے وسےَ بھےَ بھگتی نامِ سوارِ --36--14--9--	----	ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
آسا مہلا[1] 3 -- | [1]محلا-	----	ਆਸਾ ਮਹਲਾ ੩ ॥

ان رس مہِ بھولائیا بِنُ نامےَ دُکھ پاءِ --	----	ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥
ستِگُرُ پُرکھُ ن بھیٹِئو جِ سچی بُوجھ بُجھاءِ --1--	----	ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥
اے من میرے باولے ہرِ رسُ چکھِ سادُ پاءِ --	----	ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥
ان رسِ لاگا تُونّ پھِرہِ بِرتھا جنمُ گواءِ --1-- رہاءُ --	----	ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥
اِسُ جُگ مہِ گُرمُکھ نِرملے سچِ نامِ رہہِ لِو لاءِ --	----	ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥
وِݨُ کرما کِچھُ پائیئےَ نہی کِیا کرِ کہِیا جاءِ --2--	----	ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥
آپُ پچھاݨہِ سبدِ مرہِ منہُ تجِ وِکار --	----	ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥
گُر سرݨائی بھجِ پۓ بکھسے[1] بکھسݨہار[2] --3--	----	ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥
بِنُ ناوےَ سُکھُ ن پائیئےَ نا دُکھُ وِچہُ جاءِ --	----	ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥

[1] بخشے۔ [2] بخشنہار۔

اِہُ جگُ مائِیا موہِ وِیاپِیا دُوجےَ بھرمِ بھُلاءِ --4--	----	ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥
دوہاگنڑی پِر کی سار ن جانڑہی کِیا کرِ کرہِ سِیگارُ --	----	ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥
اندِنُ سدا جلدِییا پھِرہِ سیجےَ روےَ ن بھتارُ --5--	----	ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥
سوہاگنڑی مہلُ[1] پائِیا وِچہُ آپُ گواءِ -- | [1]محلُ-	----	ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥
گُر سبدی سِیگارِییا اپنڑے سہِ لئِییا مِلاءِ --6--	----	ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥
مرنڑا منہُ وِسارِیا مائِیا موہُ گُبارُ[1] -- | [1]غُبارُ-	----	ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥
منمُکھ مرِ مرِ جنّمِہ بھی مرہِ جم درِ ہوہِ کھُیارُ[1] --7-- | [1]خُیارُ-	----	ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥
آپِ مِلائِئنُ سے ملے گُر سبدِ وِیچارِ --	----	ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥
نانک نامِ سمانڑے مُکھ اُجلے تِتُ سچےَ دربارِ	----	ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥
--8--22--15--37--		

آسا مہلا[1] 5 اسٹپدِیِیا گھرُ 2 | [1]محلا-	----	ਆਸਾ ਮਹਲਾ ੫ ਅਸਟਪਦੀਆ ਘਰੁ ੨
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
پنّج منائے پنّج رُسائے --	----	ਪੰਚ ਮਨਾਏ ਪੰਚ ਰੁਸਾਏ ॥
پنّج وسائے پنّج گوائے --1--	----	ਪੰਚ ਵਸਾਏ ਪੰਚ ਗਵਾਏ ॥੧॥
اِنّہ بِدھِ نگرُ وُٹھا میرے بھائی --	----	ਇਨ੍ ਬਿਧਿ ਨਗਰੁ ਵੁਠਾ ਮੇਰੇ ਭਾਈ ॥
دُرتُ گئِیا گُرِ گیانُ دِّڑائی --1-- رہاءُ --	----	ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥
ساچ دھرم کی کرِ دِینی وارِ --	----	ਸਾਚ ਧਰਮ ਕੀ ਕਰਿ ਦੀਨੀ ਵਾਰਿ ॥
پھرہے مُہکم[1] گُر گِیانُ بیچارِ --2-- | [1]مُحکم-	----	ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥
نامُ کھیتی بیجہُ بھائی مِیت --	----	ਨਾਮੁ ਖੇਤੀ ਬੀਜਹੁ ਭਾਈ ਮੀਤ ॥
سئُدا کرہُ گُرُ سیوہُ نیت --3--	----	ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥
سانْتِ سہج سُکھ کے سبھِ ہاٹ --	----	ਸਾਂਤਿ ਸਹਜ ਸੁਖ ਕੇ ਸਭਿ ਹਾਟ ॥
ساہ واپاری ایکےَ تھاٹ --4--	----	ਸਾਹ ਵਾਪਾਰੀ ਏਕੈ ਥਾਟ ॥੪॥
جیجِیا[1] ڈنّنُ کو لئے ن جگاتِ -- | [1]جیزِییا-	----	ਜੇਜੀਆ ਡੰਨੁ ਕੋ ਲਏ ਨ ਜਗਾਤਿ ॥
ستِگُرِ کرِ دِینی دھُر کی چھاپ --5--	----	ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥
وکھرُ نامُ لدِ کھیپ چلاوہُ --	----	ਵਖਰੁ ਨਾਮੁ ਲਦਿ ਖੇਪ ਚਲਾਵਹੁ ॥
لےَ لاہا گُرمُکھِ گھرِ آوہُ --6--	----	ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥
ستِگُرُ ساہُ سِکھ ونْجارے --	----	ਸਤਿਗੁਰੁ ਸਾਹੁ ਸਿਖ ਵਣਜਾਰੇ ॥
پُونّجی نامُ لیکھا ساچُ سمّہارے --7--	----	ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥

سو وسے اِتُ گھرِ جِسُ گُرُ پُورا سیو --	----	ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥
ابِچل نگری نانک دیو --8--1--	----	ਅਬਿਚਲ ਨਗਰੀ ਨਾਨਕ ਦੇਵ ॥੮॥੧॥
آساوری مہلا[1] 5 گھرُ 3 | محلا[1]-	Page# [431]	ਆਸਾਵਰੀ ਮਹਲਾ ੫ ਘਰੁ ੩
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
میرے من ہرِ سِءُ لاگی پْریتِ --	----	ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥
سادھسنّگ ہرِ ہرِ جپت نِرمل ساچی رِیتِ --1-- رہاءُ --	----	ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ ॥
درسن کی پِیاس گھݨی چِتوت انِک پْرکار --	----	ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥
کرہُ انُگْرہُ پاربْرہم ہرِ کِرپا دھارِ مُرارِ --1--	----	ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥
منُ پردیسی آئِیا مِلِئو سادھ کےَ سنّگِ --	----	ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥
جِسُ وکھر کءُ چاہتا سو پائِئو نامہِ رنّگِ --2--	----	ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥
جیتے مائِیا رنّگ رس بِنسِ جاہِ کھِن ماہِ --	----	ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥

بھگت رتے تیرے نام سِءُ سُکھُ بھُنّچہِ سبھ ٹھاءِ --3--	----	ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥
سبھُ جگُ چلتءُ پیکھیئَے نِہچلُ ہرِ کو ناءُ --	----	ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥
کرِ مِترّائی سادھ سِءُ نِہچلُ پاوہِ ٹھاءُ --4--	----	ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥
مِیت ساجن سُت بنّدھپا کوئُو ہوت ن ساتھ --	----	ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥
ایکُ نِواہُو رام نام دِینا کا پرّبھُ ناتھ --5--	----	ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥
چرن کمل بوہِتھ بھئے لگِ ساگرُ ترِئو تیہ --	----	ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥
بھیٹِئو پُورا ستِگُرو ساچا پرّبھ سِءُ نیہ --6--	----	ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥
سادھ تیرے کی جاچنا وِسرُ ن ساسِ گِراسِ --	----	ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥
جو تُدھُ بھاوےَ سو بھلا تیرےَ بھاݨےَ کارج راسِ --7--	----	ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥

سُکھ ساگر پرِّیتم ملے اُپجے مہا انّند --	----	ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥
کہُ نانک سبھ دُکھ مٹے پرّبھ بھیٹے پرمانّند --8--1--2--	----	ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥
آسا مہلا[1] 5 بِرہڑے گھرُ 4 چھنّتا کی جتِ | [1] محلا-	----	ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
ੴ سِتگُر پرّسادِ --	----	ੴ ਸਤਿਗੁਰ ਪ੍ਰਸਾਦਿ ॥
پاربرّہمُ پرّبھُ سِمرِیئَے پِیارے درسن کءُ بلِ جاءُ --1--	----	ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥
جِسُ سِمرت دُکھ بیسرہِ پِیارے سو کِءُ تجݨا جاءِ --2--	----	ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
اِہُ تنُ ویچی سنّت پہِ پِیارے پرِّیتمُ دےءِ مِلاءِ --3--	----	ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥
سُکھ سِیگار بِکھِیا کے پھیکے تجِ چھوڈے میری ماءِ --4--	----	ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
کامُ کرّودھُ لوبھُ تجِ گۓ پِیارے سِتگُر چرنی پاءِ --5--	----	ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥
جو جن راتے رام سِءُ پِیارے انت ن کاہو جاءِ --6--	----	ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥

ہرِ رسُ جِنّہی چاکھِیا پِیارے	----	ਹਰਿ ਰਸੁ ਜਿਨੑੀ ਚਾਖਿਆ ਪਿਆਰੇ
ترِّپت رہے آگھاءِ --7--		ਤ੍ਰਿਪਤਿ ਰਹੇ ਆਘਾਇ ॥੭॥
انّچلُ گہِیا سادھ کا نانک	----	ਅੰਚਲੁ ਗਹਿਆ ਸਾਧ ਕਾ ਨਾਨਕ
بھےَ ساگرُ پارِ پراءِ --8--1--3--		ਭੈ ਸਾਗਰੁ ਪਾਰਿ ਪਰਾਇ ॥੮॥੧॥੩॥
جنم مرنڑ دُکھُ کٹیِئےَ پِیارے	----	ਜਨਮ ਮਰਣ ਦੁਖੁ ਕਟੀਐ ਪਿਆਰੇ
جب بھیٹےَ ہرِ راءِ --1--		ਜਬ ਭੇਟੈ ਹਰਿ ਰਾਇ ॥੧॥
سُنّدرُ سُگھرُ سُجانڑُ پرّبھُ میرا	----	ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ
جِیونُ درسُ دِکھاءِ --2--		ਜੀਵਨੁ ਦਰਸੁ ਦਿਖਾਇ ॥੨॥
جو جیء تُجھ تے بیِچھُرے پِیارے	----	ਜੋ ਜੀਅ ਤੁਝ ਤੇ ਬੀਛੁਰੇ ਪਿਆਰੇ
جنمِ مرہِ بِکھُ کھاءِ --3--		ਜਨਮਿ ਮਰਹਿ ਬਿਖੁ ਖਾਇ ॥੩॥
جِسُ توُنّ میلہِ سو ملےَ پِیارے	----	ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ
تِس کےَ لاگءُ پاءِ --4--		ਤਿਸ ਕੈ ਲਾਗਉ ਪਾਇ ॥੪॥
جو سُکھُ درسنُ پیکھتے پِیارے	----	ਜੋ ਸੁਖੁ ਦਰਸਨੁ ਪੇਖਤੇ ਪਿਆਰੇ
مُکھ تے کہنڑُ ن جاءِ --5--		ਮੁਖ ਤੇ ਕਹਣੁ ਨ ਜਾਇ ॥੫॥
ساچی پرّیِتِ ن تُٹئی پِیارے	----	ਸਾਚੀ ਪ੍ਰੀਤਿ ਨ ਤੁਟਈ ਪਿਆਰੇ
جُگُ جُگُ رہی سماءِ --6--		ਜੁਗੁ ਜੁਗੁ ਰਹੀ ਸਮਾਇ ॥੬॥
جو تُدھُ بھاوےَ سو بھلا پِیارے	Page#	ਜੋ ਤੁਧੁ ਭਾਵੈ ਸੋ ਭਲਾ ਪਿਆਰੇ
تیری امرُ رجاءِ[1] --7-- | [1]رضاءِ-	[432]	ਤੇਰੀ ਅਮਰੁ ਰਜਾਇ ॥੭॥

نانک رنّگِ رتے نارائݨۓ پِیارے ماتے سہجِ سُبھاءِ --8--2--4--	----	ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥
سبھ بِدھِ تُم ہی جانتےپِیارے کِسُ پہِ کہءُ سُناءِ --1--	----	ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥
تُوںّ داتا جِیا سبھنا کا تیرا دِتا پہِرہِ کھاءِ --2--	----	ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
سُکھُ دُکھُ تیری آگِیاپِیارے دُوجی ناہی جاءِ --3--	----	ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
جو تُوںّ کراوہِ سو کری پِیارے اورُ کِچھُ کرݨُ ن جاءِ --4--	----	ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥
دِنُ رَیݨِ سبھ سُہاوݨےپِیارے جِتُ جپیِئےَ ہرِ ناءُ --5--	----	ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥
سائی کار کماوݨیپِیارے دھُرِ مستکِ لیکھُ لِکھاءِ --6--	----	ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥
ایکو آپِ ورتداپِیارے گھٹِ گھٹِ رہِیا سماءِ --7--	----	ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥
سنّسار کُوپ تے اُدھرِ لےَپِیارے نانک ہرِ سرݨاءِ --42--2--15--22--3--8--	----	ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥

راگُ آسا مہلا[1] 1 پٹی لِکھی | [1]محلا۔	ਰਾਗੁ ਆਸਾ ਮਹਲਾ ੧ ਪਟੀ ਲਿਖੀ
ੴ ستِگُر پّرسادِ ۔۔	ੴ ਸਤਿਗੁਰ ਪ੍ਰਸਾਦਿ ॥
سسےَ سوءِ سّرِسٹِ جِنِ ساجی سبھنا ساہِبُ[1] ایکُ بھِئیا ۔۔ | [1]صاحِبُ۔	ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
سیوت رہے چِتُ جِنّہ کا لاگا آئِیا تِنّہ کا سپھلُ بھِئیا ۔۔1۔۔	ਸੇਵਤ ਰਹੇ ਚਿਤੁ ਜਿਨ੍ ਕਾ ਲਾਗਾ ਆਇਆ ਤਿਨ੍ ਕਾ ਸਫਲੁ ਭਇਆ ॥੧॥
من کاہے بھُولے مُوڑ منا ۔۔	ਮਨ ਕਾਹੇ ਭੂਲੇ ਮੂੜ ਮਨਾ ॥
جب لیکھا دیوہِ بِیرا تءُ پڑِیا ۔۔1۔۔ رہاءُ ۔۔	ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥
اِیوڑی آدِ پُرکھُ ہےَ داتا آپے سچا سوئی ۔۔	ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
اینا اکھرا مہِ جو گُرمُکھِ بُوجھےَ تِسُ سِرِ لیکھُ ن ہوئی ۔۔2۔۔	ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
اُوڑےَ اُپما تا کی کیِجےَ جا کا انّتُ ن پائِیا ۔۔	ਉੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
سیوا کرہِ سیئی پھلُ پاوہِ جِنّہی سچُ کمائِیا ۔۔3۔۔	ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹੀ ਸਚੁ ਕਮਾਇਆ ॥੩॥
گنّگےَ گِیانُ بُوجھےَ جو کوئی پڑِیا پنّڈِتُ سوئی ۔۔	ਙੰਙੈ ਙਿਆਨੁ ਬੂਝੈ ਜੋ ਕੋਈ ਪੜਿਆ ਪੰਡਿਤੁ ਸੋਈ ॥

سرب جِیا مہِ ایکو جانٹےَ
تا ہئُمےَ کہےَ ن کوئی --4--

ਸਰਬ ਜੀਆ ਮਹਿ ਏਕੋ ਜਾਣੈ
ਤਾ ਹਉਮੈ ਕਹੈ ਨ ਕੋਈ ॥੪॥

ککےَ کیس پُنّڈر جب ہُوئے
وِنڑُ سابُونڑےَ[1] اُجلِیا -- | [1]صابُونڑے-

ਕਕੈ ਕੇਸ ਪੁੰਡਰ ਜਬ ਹੂਏ
ਵਿਣੁ ਸਾਬੂਣੈ ਉਜਲਿਆ ॥

جم راجے کے ہیرُو آئے
مائِیا کےَ سنّگلِ بنّدھِ لِئیا --5--

ਜਮ ਰਾਜੇ ਕੇ ਹੇਰੂ ਆਏ
ਮਾਇਆ ਕੈ ਸੰਗਲਿ ਬੰਧਿ ਲਇਆ ॥੫॥

کھکھےَ کھُنّدکارُ[1] ساہ آلمُ[2]
کرِ کھرِیدِ[3] جِن کھرچُ دِییا -- | [1]خُنّدکارُ-
[2]آلمُ- [3]خرِیدِ-

ਖਖੈ ਖੁੰਦਕਾਰੁ ਸਾਹ ਆਲਮੁ
ਕਰਿ ਖਰੀਦਿ ਜਿਨਿ ਖਰਚੁ ਦੀਆ ॥

بنّدھنِ جا کےَ سبھُ جگُ بادھِیا
اوری کا نہی ہُکمُ[1] پئِیا --6-- | [1]حُکمُ-

ਬੰਧਨਿ ਜਾ ਕੈ ਸਭੁ ਜਗੁ ਬਾਧਿਆ
ਅਵਰੀ ਕਾ ਨਹੀ ਹੁਕਮੁ ਪਇਆ ॥੬॥

گگےَ گوءِ گاءِ جِن چھوڈی
گلی گوبِدُ گربِ بھئِیا --

ਗਗੈ ਗੋਇ ਗਾਇ ਜਿਨਿ ਛੋਡੀ
ਗਲੀ ਗੋਬਿਦੁ ਗਰਬਿ ਭਇਆ ॥

گھڑِ بھانْڈے جِن آوی ساجی
چاڑنڑ واہےَ تئی کِیا --7--

ਘੜਿ ਭਾਂਡੇ ਜਿਨਿ ਆਵੀ ਸਾਜੀ
ਚਾੜਣ ਵਾਹੈ ਤਈ ਕੀਆ ॥੭॥

گھگھےَ گھال سیوکُ جے گھالےَ
سبدِ گُرُو کےَ لاگِ رہےَ --

ਘਘੈ ਘਾਲ ਸੇਵਕੁ ਜੇ ਘਾਲੈ
ਸਬਦਿ ਗੁਰੂ ਕੈ ਲਾਗਿ ਰਹੈ ॥

بُرا بھلا جے سم کرِ جانڑےَ
اِن بِدھِ ساہِبُ[1] رمتُ رہےَ --8-- |
[1]صاحِبُ-

ਬੁਰਾ ਭਲਾ ਜੇ ਸਮ ਕਰਿ ਜਾਣੈ
ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥

چچے چارِ وید جِن ساجے چارے کھانٗی چارِ جُگا ۔۔	----	ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
جُگُ جُگُ جوگی کھانٗی بھوگی پڑِیا پنّڈِتُ آپِ تھِیا ۔۔9۔۔	----	ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
چھچھے چھائِیا ورتی سبھ انّترِ تیرا کِیا بھرمُ ہوِیا ۔۔	Page# [433]	ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
بھرمُ اُپاءِ بھُلائِیئَنُ آپے تیرا کرمُ ہوِیا تِنّہ گُرُو مِلِیا ۔۔10۔۔	----	ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ ਗੁਰੂ ਮਿਲਿਆ ॥੧੦॥
ججے جانُ منّگت جنُ جاچے لکھ چئُراسِیہ بھِیکھ بھوِیا ۔۔	----	ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥
ایکو لیوے ایکو دیوے اورُ ن دُوجا مے سُنِّیا ۔۔11۔۔	----	ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥
جھجھے جھُورِ مرہُ کِیا پّرانٗی جو کِچھُ دینٗا سُ دے رہِیا ۔۔	----	ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥
دے دے وکھے ہُکمُ[1] چلائے جِءُ جِیا کا رِجکُ[2] پئِیا ۔۔12۔۔ | [1]حُکمُ۔ [2]رِزقُ۔	----	ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥
ننّنّے ندرِ کرے جا دیکھا دُوجا کوئی ناہی ۔۔	----	ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥

ایکو روِ رہِیا سبھ تھائی ایکُ وسِیا من ماہی --13--	ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥
ٹٹے ٹنّچُ کرہُ کِیا پرانٔی گھڑی کِ مُہتِ کِ اُٹھِ چلنٔا --	ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥
جُوئے جنمُ ن ہارہُ اپنٔا بھاجِ پڑہُ تُم ہرِ سرنٔا --14--	ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥
ٹھٹھے ٹھاڈھِ ورتی تِن انّترِ ہرِ چرنٔی جِنّہ کا چِتُ لاگا --	ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ ਕਾ ਚਿਤੁ ਲਾਗਾ ॥
چِتُ لاگا سیئی جن نِسترے تءُ پرسادی سُکھُ پائِیا --15--	ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥
ڈڈے ڈنّبھُ کرہُ کِیا پرانٔی جو کِچھُ ہویا سُ سبھُ چلنٔا --	ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥
تِسے سریوہُ تا سُکھُ پاوہُ سرب نِرنّترِ روِ رہِیا --16--	ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥
ڈھڈھے ڈھاہِ اُسارے آپے جِءُ تِسُ بھاوے تِوے کرے --	ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥
کرِ کرِ ویکھے ہُکمُ[1] چلائے تِسُ نِستارے جا کءُ ندرِ کرے --17--	ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥

[1] حُکم۔

ٹاڈٔے روتُ رہے گھٹ انترِ ہرِ گُنٹ گاوے سوئی --	ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥
آپے آپِ مِلائے کرتا پُنرپِ جنمُ ن ہوئی --18--	ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥
تتے تارُو بھوجلُ ہویا تا کا انّتُ ن پائِیا --	ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥
نا تر نا تُلہا ہم بُوڈِس تارِ لیہِ تارنٹ رائِیا --19--	ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥
تھتھے تھانِ تھانتّرِ سوئی جا کا کِیا سبھُ ہویا --	ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥
کِیا بھرمُ کِیا مائِیا کہیئے جو تِس بھاوے سوئی بھلا --20--	ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥
ددے دوسُ ن دیئُو کسے دوسُ کرنّما آپنٹیا --	ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
جو مے کِیا سو مے پائِیا دوسُ ن دِیجے اور جنا --21--	ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
دھدھے دھارِ کلا جِن چھوڑی ہرِ چِیجی جِن رنگ کِیا --	ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥

تِس دا دِییا سبھنی لِیا کرمی کرمی ہُکمُ[1] پئِیا --22-- | [1]حُکمُ-	----	ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥
ننّنےَ ناہ بھوگ نِت بھوگےَ نا ڈِیٹھا نا سنّمھلِیا --	----	ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥
گلی ہءُ سوہاگنِ بھَینٹے کنّتُ ن کبھُونّ مےَ مِلِیا --23--	----	ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥
پپےَ پاتِساہُ[1] پریسرُ ویکھنڑ کءُ پرپنّچُ کِیا -- | [1]پاتِشاہُ-	----	ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥
دکھےَ بُوجھےَ سبھُ کِچھُ جانڑےَ انّترِ باہرِ روِ رہِیا --24--	----	ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥
پھپھےَ پھاہی سبھُ جگُ پھاسا جم کےَ سنّگلِ بنّدھِ لِئیا --	----	ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥
گُر پرسادی سے نر اُبرے جِ ہرِ سرنڑاگتِ بھجِ پئِیا --25--	----	ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥
ببےَ باجی[1] کھیلنڑ لاگا چئُپڑِ کیِتے چارِ جُگا -- | [1]بازی-	----	ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥
جیء جنّت سبھ ساری کیِتے پاسا ڈھالنِ آپِ لگا --26--	Page# [434]	ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥

بھبھےَ بھالہِ سے پھلُ پاوہِ	----	ਭਭੈ ਭਾਲਹਿ ਸੇ ਫਲੁ ਪਾਵਹਿ
گُر پرسادی جِنّہ کءُ بھءُ پئِیا --		ਗੁਰ ਪਰਸਾਦੀ ਜਿਨ੍ ਕਉ ਭਉ ਪਇਆ ॥
منمُکھ پھِرہِ ن چیتہِ مُوڑے	----	ਮਨਮੁਖ ਫਿਰਹਿ ਨ ਚੇਤਹਿ ਮੂੜੇ
لکھ چئُراسِیہ پھیرُ پئِیا --27--		ਲਖ ਚਉਰਾਸੀਹ ਫੇਰੁ ਪਇਆ ॥੨੭॥
منّمےَ موہُ مرݨُ مدھُسُودنُ	----	ਮੰਮੈ ਮੋਹੁ ਮਰਣੁ ਮਧੁਸੂਦਨੁ
مرݨُ بھئِیا تب چیتوِیا --		ਮਰਣੁ ਭਇਆ ਤਬ ਚੇਤਵਿਆ ॥
کائِیا بھِیترِ اورو پڑِیا	----	ਕਾਇਆ ਭੀਤਰਿ ਅਵਰੋ ਪੜਿਆ
منّما اکھرُ وِیسرِیا --28--		ਮੰਮਾ ਅਖਰੁ ਵੀਸਰਿਆ ॥੨੮॥
ییےَ جنمُ ن ہووی کد ہی	----	ਯਯੈ ਜਨਮੁ ਨ ਹੋਵੀ ਕਦ ਹੀ
جے کرِ سچُ پچھاݨےَ --		ਜੇ ਕਰਿ ਸਚੁ ਪਛਾਣੈ ॥
گُرمُکھِ آکھےَ گُرمُکھِ بُوجھےَ	----	ਗੁਰਮੁਖਿ ਆਖੈ ਗੁਰਮੁਖਿ ਬੂਝੈ
گُرمُکھِ ایکو جاݨےَ --29--		ਗੁਰਮੁਖਿ ਏਕੋ ਜਾਣੈ ॥੨੯॥
رارےَ روِ رہِیا سبھ انّترِ	----	ਰਾਰੈ ਰਵਿ ਰਹਿਆ ਸਭ ਅੰਤਰਿ
جیتے کیئے جنّتا --		ਜੇਤੇ ਕੀਏ ਜੰਤਾ ॥
جنّت اُپاءِ دھنّدھےَ سبھ لاۓ	----	ਜੰਤ ਉਪਾਇ ਧੰਧੈ ਸਭ ਲਾਏ
کرمُ ہویا تِن نامُ لِئِیا --30--		ਕਰਮੁ ਹੋਆ ਤਿਨ ਨਾਮੁ ਲਇਆ ॥੩੦॥
للےَ لاءِ دھنّدھےَ جِن چھوڈی	----	ਲਲੈ ਲਾਇ ਧੰਧੈ ਜਿਨਿ ਛੋਡੀ
مِیٹھا مائِیا موہُ کِیا --		ਮੀਠਾ ਮਾਇਆ ਮੋਹੁ ਕੀਆ ॥

کھاݨا پیݨا سم کرِ سہݨا بھاݨے تا کے ہُکمُ[1] پئیا --31-- | [1]حکمُ-	----	ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥
ووے واسُدےءُ پریسرُ ویکھݨ کءُ جِن ویِس کیِیا --	----	ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥
ویکھے چاکھے سبھُ کِچھُ جاݨے انّترِ باہرِ روِ رہِیا --32--	----	ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥
ڑاڑے راڑِ کرہِ کیا پ٘رانی تِسہِ دھیاوہُ جِ امرُ ہویا --	----	ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥
تِسہِ دھیاوہُ سچ سماوہُ اوسُ وِٹہُ کُربانُ[1] کیِیا --33-- | [1]قُربانُ-	----	ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥
ہاہے ہورُ ن کوئی داتا جیء اُپاءِ جِن رِجکُ[1] دِییا -- | [1]رِزقُ-	----	ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥
ہرِ نامُ دھیاوہُ ہرِ نامِ سماوہُ اندِنُ لاہا ہرِ نامُ لیِیا --34--	----	ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
آئِڑے آپِ کرے جِنِ چھوڑی جو کِچھُ کرݨا سُ کرِ رہِیا --	----	ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥
کرے کرائے سبھ کِچھُ جاݨے نانکُ سائِرِ اِو کہِیا --35--1--	----	ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥
راگُ آسا مہلا[1] 3 پٹی | [1]محلا-	----	ਰਾਗੁ ਆਸਾ ਮਹਲਾ ੩ ਪਟੀ

ੴ ستِگُر پرسادِ --	-----	ੴ ਸਤਿਗੁਰ ਪ੍ਰਸਾਦਿ ॥
ایو انگّے سبھ جگُ آئیا کا کھے گھنگّے کال بھئیا --	-----	ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥
رِیری للی پاپ کمائے پڑ اوگن گُن وِیسریا --1--	-----	ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥
من اَیسا لیکھا توُنّ کی پڑِیا --	-----	ਮਨ ਐਸਾ ਲੇਖਾ ਤੂੰ ਕੀ ਪੜਿਆ ॥
لیکھا دینا تیرے سِر رہِیا --1-- رہاءُ --	-----	ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥
سِدھنگّائے سِمرہِ ناہی ننّنے نا تُدھ نامُ لئیا --	-----	ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥
چھچھے چھیجہِ اہِنِس مُوڑے کِءُ چھُٹہِ جمِ پاکڑِیا --2--	-----	ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥
بے بُوجھہِ ناہی مُوڑے بھرمِ بھُلے تیرا جنمُ گئیا --	-----	ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥
انْہودا ناءُ دھرائیو پادھا اورا کا بھارُ تُدھ لئیا --3--	-----	ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥
جے جوتِ ہِرِ لئی تیری مُوڑے انتِ گئیا پچھتاوہِگا --	-----	ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥
ایکُ سبدُ توُنّ چینہِ ناہی پھِرِ پھِرِ جوُنی آوہِگا --4--	-----	ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥

تُدھ سِر لِکھیا سو پڑُ پنّڈِت
اورا نو ن سِکھالِ بِکھیا --

ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ
ਅਵਰਾ ਨੋ ਨ ਸਿਖਾਲਿ ਬਿਖਿਆ ॥

پہلا پھاہا پئیا پادھے
پچھو دے گلِ چاٹڑیا --5--

Page# [435]

ਪਹਿਲਾ ਫਾਹਾ ਪਇਆ ਪਾਧੇ
ਪਿਛੋ ਦੇ ਗਲਿ ਚਾਟੜਿਆ ॥੫॥

سسےَ سنّجمُ گئیو مُوڑے
ایکُ دانُ تُدھ کُتھاءِ لئیا --

ਸਸੈ ਸੰਜਮੁ ਗਇਓ ਮੂੜੇ
ਏਕੁ ਦਾਨੁ ਤੁਧੁ ਕੁਥਾਇ ਲਇਆ ॥

سائی پُتّری ججمان کی سا تیری
ایتُ دھانِ کھادھےَ تیرا جنمُ گئیا --6--

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ
ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥

منّمےَ مت ہِر لئی تیری مُوڑے
ہئُمےَ وڈا روگُ پئیا --

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ
ਹਉਮੈ ਵਡਾ ਰੋਗੁ ਪਇਆ ॥

انّتر آتمےَ برہمُ ن چینّہیا
مائیا کا مُہتاجُ[1] بھئیا --7-- | [1] مُحتاجُ

ਅੰਤਰ ਆਤਮੈ ਬ੍ਰਹਮੁ ਨ ਚੀਨ੍ਹਿਆ
ਮਾਇਆ ਕਾ ਮੁਹਤਾਜੁ ਭਇਆ ॥੭॥

ککےَ کامِ کرودھِ بھرمِئوہُ مُوڑے
ممتا لاگے تُدھ ہرِ وِسریا --

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ
ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥

پڑہِ گُنہِ توُنّ بہُتُ پُکارہِ
وِنُ بُوجھے توُنّ ڈُوبِ مُیا --8--

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ
ਵਿਣੁ ਬੂਝੇ ਤੂੰ ਡੂਬਿ ਮੁਆ ॥੮॥

تتےَ تامسِ جلِئوہُ مُوڑے
تھتھےَ تھان بھرِسٹُ ہویا --

ਤਤੈ ਤਾਮਸਿ ਜਲਿਓਹੁ ਮੂੜੇ
ਥਥੈ ਥਾਨ ਭਰਿਸਟੁ ਹੋਆ ॥

گھگھے گھرِ گھرِ پھِرہِ تُوںّ مُوڑے ددے دانُ ن تُدھُ لِئیا ۔۔9۔۔	----	ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥
پپے پارِ ن پوہی مُوڑے پرپنّچِ تُوںّ پلچِ رہِیا ۔۔	----	ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
سچے آپِ کھُیائِئوہُ مُوڑے اِہُ سِرِ تیرے لیکھُ پئِیا ۔۔10۔۔	----	ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
بھبھے بھوجلِ ڈُبوہُ مُوڑے مائِیا وِچِ گلتانُ[1] بھِئیا ۔۔	----	ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥
گُر پرسادی ایکو جاݨے ایک گھڑی مہِ پارِ پئِیا ۔۔11۔۔	----	ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥
ووے واری آئِیا مُوڑے واسُدےءُ تُدھُ وِیسرِیا ۔۔	----	ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥
ایہ ویلا ن لہسہِ مُوڑے پھِرِ تُوںّ جم کے وسِ پئِیا ۔۔12۔۔	----	ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
جھجھے کدے ن جھُورہِ مُوڑے ستِگُر کا اُپدیسُ سُݨِ تُوںّ وِکھا ۔۔	----	ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ستِگُر باجھہُ گُرُ نہی کوئی نِگُرے کا ہے ناءُ بُرا ۔۔13۔۔	----	ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥

[1] غلطانُ۔

دھدھےَ دھاوت ورجِ رکھُ مُوڑے انّترِ تیرےَ نِدھانُ پئِیا --	----	ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥
گُرمُکھِ ہووِ تا ہرِ رسُ پِیوِ جُگا جُگنّترِ کھاہِ پئِیا --14--	----	ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥
گگےَ گوبِدُ چِتِ کرِ مُوڑے گلی کِنےَ ن پائِیا --	----	ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
گُر کے چرن ہِردےَ وساءِ مُوڑے پِچھلے گُنہ سبھ بکھسِ[1] لِئیا --15--	----	ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥

1. بخشِ-

ہاہےَ ہرِ کتھا بُوجھُ تُوںّ مُوڑے تا سدا سُکھُ ہوئی --	----	ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
منمُکھِ پڑہِ تیتا دُکھُ لاگےَ وِنُ ستِگر مُکتِ ن ہوئی --16--	----	ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
رارےَ رامُ چِتِ کرِ مُوڑے ہِردےَ جِنّہ کےَ روِ رہِیا --	----	ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ ਕੈ ਰਵਿ ਰਹਿਆ ॥
گُر پرسادی جِنّہی رامُ پچھاتا نِرگُݨ رامُ تِنّہی بُوجھِ لہِیا --17--	----	ਗੁਰ ਪਰਸਾਦੀ ਜਿਨ੍ੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ੀ ਬੂਝਿ ਲਹਿਆ ॥੧੭॥
تیرا انّتُ ن جائی لکھِیا اکتھُ ن جائی ہرِ کتھِیا --	----	ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥

نانک جِنّہ کءُ ستِگُرُ مِلِیا تِنّہ کا لیکھا نِبڑِیا --18--1--2--	----	ਨਾਨਕ ਜਿਨ੍ ਕਉ ਸਤਿਗੁਰੁ ਮਿਲਿਆ ਤਿਨ੍ ਕਾ ਲੇਖਾ ਨਿਬੜਿਆ ॥੧੮॥੧॥੨॥
راگُ آسا مہلا[1] 1 چھنّت گھرُ 1 | محلا[1]۔	----	ਰਾਗੁ ਆਸਾ ਮਹਲਾ ੧ ਛੰਤ ਘਰੁ ੧
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
مُنّدھ جوبنِ بالڑِیۓ میرا پِرُ رلِیالا رام --	----	ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
دھن پِر نیہُ گھنا رس پرِیتِ دئِیالا رام --	----	ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥
دھن پِرہِ میلا ہوءِ سُیامی آپِ پربھُ کِرپا کرے --	Page# [436]	ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥
سیجا سُہاوی سنّگِ پِر کےَ سات سر انمرِت بھرے --	----	ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥
کرِ دئِیا مئِیا دئِیال ساچے سبدِ مِلِ گُنْ گاوئُو --	----	ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥
نانکا ہرِ ورُ دیکھِ بِگسی مُنّدھ منِ اوماہئو --1--	----	ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥
مُنّدھ سہجِ سلونڑِیۓ اِک پریم بِنّتی رام --	----	ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥

مےَ مَن تنِ ہرِ بھاوےَ پّربھ سنّگمِ راتی رام --	----	ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥
پّربھ پّریمِ راتی ہرِ بِنّتی نامِ ہرِ کےَ سُکھِ وسےَ --	----	ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥
تءُ گُݨ پچھاݨہِ تا پّربھُ جاݨہِ گُݨہ وسِ اوگݨ نسےَ --	----	ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥
تُدھُ باجھُ اِکُ تِلُ رہِ ن ساکا کہݨِ سُݨنِ ن دھیجۓ --	----	ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥
نانکا پّرِءُ پّرِءُ کرِ پُکارے رسن رسِ منُ بھیجۓ --2--	----	ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥
سکھِیہو سہیلڑِیہو میرا پِرُ ونْجارا رام --	----	ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥
ہرِ ناموٗ[1] ونّجڑِیا رسِ مولِ اپارا رام -- | [1]ناموٗ-	----	ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥
مولِ امولو سچ گھرِ ڈھولو پّربھ بھاوےَ تا مُنّدھ بھلی --	----	ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥
اِکِ سنّگِ ہرِ کےَ کرہِ رلِیا ہءُ پُکاری درِ کھلی --	----	ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥

کرݨ کارݨ سمرتھ سّریدھر آپ کارجُ سارۓ --	----	ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥
نانکؔ ندری دھن سوہاگݨِ سبدُ ابھ سادھارۓ --3--	----	ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥
ہم گھرِ ساچا سوہِلڑا پّربھ آئڑے مِیتا رام --	----	ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥
راوے رنّگِ راتڑِیا منُ لیئڑا دِیتا رام --	----	ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥
آپݨا منُ دِییا ہرِ ورُ لِییا جِءُ بھاوےَ تِءُ راوۓ --	----	ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥
تنُ منُ پِر آگےَ سبدِ سبھاگےَ گھرِ انّمرِت پھلُ پاوۓ --	----	ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥
بُدھِ پاٹھِ ن پائیۓ بہُ چترُائیۓ بھاءِ ملےَ منِ بھاݨے --	----	ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥
نانکؔ ٹھاکُر مِیت ہمارے ہم ناہی لوکاݨے --4--1--	----	ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥
آسا مہلا[1] 1 -- | محلا[1]-	----	ਆਸਾ ਮਹਲਾ ੧ ॥
انہدو انہدُ واجےَ رُݨ جھُݨکارے رام --	----	ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥

میرا منوٗ میرا منُ راتا لال پِیارے رام --	----	ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥
اندِنُ راتا منُ بیَراگی سُنّن منّڈلِ گھرُ پائِیا --	----	ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥
آدِ پُرکھُ اپرنّپرُ پِیارا ستِگُرِ الکھُ لکھائِیا --	----	ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥
آسنِ بیَسنِ تھِرُ نارائِنُ تِتُ منُ راتا وِیچارے --	----	ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥
نانک نامِ رتے بیَراگی انہد رُنُ جھُنّکارے --1--	----	ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥
تِتُ اگم تِتُ اگم پُرے کہُ کِتُ بِدھِ جائیِئَے رام --	----	ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥
سچُ سنّجموٗ سارِ گُنا گُر سبدُ کمائیِئَے رام --	----	ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥
سچُ سبدُ کمائیِئَے نِج گھرِ جائیِئَے پائیِئَے گُنی نِدھانا --	----	ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥
تِتُ ساکھا موٗلُ پتُ نہی ڈالی سِرِ سبھنا پردھانا --	----	ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥

جپُ تپُ کرِ کرِ سنّجم تھاکی ہٹھِ نِگرہِ نہی پائیئے --	----	ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥
نانک سہجِ ملے جگجیون ستگر بُوجھ بُجھائیئے --2--	----	ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥
گر ساگرو رتناگرُ تِتُ رتن گھنیرے رام --	----	ਗੁਰ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥
کرِ مجنو سپت سرے من نِرمل میرے رام --	Page# [437]	ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
نِرمل جلِ نہائے جا پرّبھ بھائے پنّچ ملے وِیچارے --	----	ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥
کامُ کرودھُ کپٹُ بِکھیا تجِ سچُ نامُ اُرِ دھارے --	----	ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥
ہئُمےَ لوبھ لہرِ لب تھاکے پائے دِین دئِیالا --	----	ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥
نانک گر سمانِ تیرتھُ نہی کوئی ساچے گر گوپالا --3--	----	ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥
ہءُ بنُ بنو دیکھِ رہی ترِنُ دیکھِ سبائیا رام --	----	ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥

ترِبھونْو تُجھہِ کِیا سبھُ جگتُ سبائِیا رام --	----	ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥
تیرا سبھُ کِیا تُوںَ تھِرُ تھِیا تُدھُ سمانِ کو ناہی --	----	ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
تُوںَ داتا سبھ جاچِکُ تیرے تُدھ بِنُ کِسُ سالاہی[1] -- | [1]سالاحی-	----	ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥
اٹمنّگِیا دانُ دِجےَ داتے تیری بھگتِ بھرے بھنّڈارا --	----	ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥
رام نام بِنُ مُکتِ ن ہوئی نانکُ کہےَ وِیچارا --4--2--	----	ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥
آسا مہلا[1] 1 -- | [1]محلا-	----	ਆਸਾ ਮਹਲਾ ੧ ॥
میرا منو میرا منُ راتا رام پیارے رام --	----	ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥
سچُ ساہِبو[1] آدِ پُرکھُ اپرنّپرو دھارے رام -- | [1]صاحبو-	----	ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥
اگم اگوچرُ اپر اپارا پاربّرہمُ پردھانو --	----	ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥
آدِ جُگادی ہے بھی ہوسی اورُ جھوُٹھا سبھُ مانو --	----	ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥

کرم دھرم کی سار ن جاݨےَ سُرتِ مُکتِ کِءُ پائیۓَ --	----	ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥
نانکؑ گُرمُکھِ سبدِ پچھاݨےَ اہِنِسِ نامُ دھِیائیۓَ --1--	----	ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥
میرا منوٗ میرا منُ ماݨیا نامُ سکھائی رام --	----	ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥
ہئُمےَ ممتا مائِیا سنّگِ ن جائی رام --	----	ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥
ماتا پِت بھائی سُت چتُرائی سنّگِ ن سنّپےَ نارے --	----	ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥
سائِر کی پُتّری پرہرِ تیاگی چرݨ تلےَ وِیچارے --	----	ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥
آدِ پُرکھِ اِکُ چلتُ دِکھائِیا جہ دیکھا تہ سوئی --	----	ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥
نانکؑ ہرِ کی بھگتِ ن چھوڈءُ سہجے ہوءِ سُ ہوئی --2--	----	ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥
میرا منوٗ میرا منُ نِرملُ ساچُ سمالے رام --	----	ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥

اوگݨ میٹ چلے گݨ سنگم نالے رام --	----	ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥
اوگݨ پرہر کرݨی ساری درِ سچے سچیارو --	----	ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥
آوݨ جاوݨ ٹھاک رہائے گرمکھ تت ویچارو --	----	ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥
ساجن میت سجاݨ سکھا توں سچ ملے وڈیائی --	----	ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥
نانک نام رتن پرگاسیا ایسی گرمت پائی --3--	----	ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥
سچ انجنو انجن سار نرنجن راتا رام --	----	ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥
من تن رو رہیا جگجیونو داتا رام --	----	ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥
جگجیون داتا ہر من راتا سہج ملے میلائیا --	----	ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥
سادھ سبھا سنتا کی سنگت ندر پربھو سکھ پائیا --	----	ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥

ہرِ کی بھگتِ رتے بَیراگی
چُوکے موہ پِیاسا ــ ــ

ਹਰਿ ਕੀ ਭਗਤਿ ਰਤੇ ਬੈਰਾਗੀ
ਚੂਕੇ ਮੋਹ ਪਿਆਸਾ ॥

نانک ہئُمےَ مارِ تیِنڑے
وِرلے داس اُداسا ــ ــ4ــ ــ3ــ ــ

ਨਾਨਕ ਹਉਮੈ ਮਾਰਿ ਪਤੀਣੇ
ਵਿਰਲੇ ਦਾਸ ਉਦਾਸਾ ॥੪॥੩॥

راگُ آسا مہلا[1] 1 چھنّت گھرُ 2 | [1]محلا ــ

Page# [438]

ਰਾਗੁ ਆਸਾ ਮਹਲਾ ੧ ਛੰਤ ਘਰੁ ੨

ੴ ستِگُر پّرسادِ ــ ــ

ੴ ਸਤਿਗੁਰ ਪ੍ਰਸਾਦਿ ॥

تُونّ سبھنی تھائی جتھےَ ہءُ جائی
ساچا سِرجنٹہارُ جی ءُ ــ ــ

ਤੂੰ ਸਭਨੀ ਥਾਈ ਜਿਥੈ ਹਉ ਜਾਈ
ਸਾਚਾ ਸਿਰਜਣਹਾਰੁ ਜੀਉ ॥

سبھنا کا داتا کرم بِدھاتا
دُوکھ بِسارنٹہارُ جی ءُ ــ ــ

ਸਭਨਾ ਕਾ ਦਾਤਾ ਕਰਮ ਬਿਧਾਤਾ
ਦੂਖ ਬਿਸਾਰਣਹਾਰੁ ਜੀਉ ॥

دُوکھ بِسارنٹہارُ سُیامی
کیِتا جا کا ہووےَ ــ ــ

ਦੂਖ ਬਿਸਾਰਣਹਾਰੁ ਸੁਆਮੀ
ਕੀਤਾ ਜਾ ਕਾ ਹੋਵੈ ॥

کوٹ کوٹنّتر پاپا کیرے
ایک گھڑی مہِ کھووےَ ــ ــ

ਕੋਟ ਕੋਟੰਤਰ ਪਾਪਾ ਕੇਰੇ
ਏਕ ਘੜੀ ਮਹਿ ਖੋਵੈ ॥

ہنّس سِ ہنّسا بگ سِ بگا
گھٹ گھٹ کرے بیچارُ جی ءُ ــ ــ

ਹੰਸ ਸਿ ਹੰਸਾ ਬਗ ਸਿ ਬਗਾ
ਘਟ ਘਟ ਕਰੇ ਬੀਚਾਰੁ ਜੀਉ ॥

تُونّ سبھنی تھائی جتھےَ ہءُ جائی
ساچا سِرجنٹہارُ جی ءُ ــ ــ1ــ ــ

ਤੂੰ ਸਭਨੀ ਥਾਈ ਜਿਥੈ ਹਉ ਜਾਈ
ਸਾਚਾ ਸਿਰਜਣਹਾਰੁ ਜੀਉ ॥੧॥

جِنّہ اِک مَنِ دھِیائِیا تِنّہ سُکھُ پائِیا تے وِرلے سنّسارِ جی ءُ --	----	ਜਿਨ੍ ਇਕ ਮਨਿ ਧਿਆਇਆ ਤਿਨ੍ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
تِن جمُ نیڑِ ن آوے گُر سبدُ کماوے کبہُ ن آوہِ ہارِ جی ءُ --	----	ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
تے کبہُ ن ہارہِ ہرِ ہرِ گُنڑ سارہِ تِنّہ جمُ نیڑِ ن آوے --	----	ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ ਜਮੁ ਨੇੜਿ ਨ ਆਵੈ ॥
جنّمڑُ مرنڑُ تِنّہا کا چُوکا جو ہرِ لاگے پاوے --	----	ਜੰਮਣੁ ਮਰਣੁ ਤਿਨ੍ਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
گُرمتِ ہرِ رسُ ہرِ پھلُ پائِیا ہرِ ہرِ نامُ اُر دھارِ جی ءُ --	----	ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
جِنّہ اِک مَنِ دھِیائِیا تِنّہ سُکھُ پائِیا تے وِرلے سنّسارِ جی ءُ --2--	----	ਜਿਨ੍ ਇਕ ਮਨਿ ਧਿਆਇਆ ਤਿਨ੍ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥
جِنِ جگتُ اُپائِیا دھنّدھے لائِیا تسے وِٹہُ کُربانڑُ[1] جی ءُ -- | [1]قُربانڑُ-	----	ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
تا کی سیو کرِیجے لاہا لیجے ہرِ درگہ پائیۓ مانڑُ جی ءُ --	----	ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
ہرِ درگہ مانُ سوئی جنُ پاوے جو نرُ ایکُ پچھانڑے --	----	ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥

اوہُ نو نِدھِ پاوے گُرمتِ ہرِ دھِیاوے نِت ہرِ گُنڑ آکھِ وکھانڑے --	-----	ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
اہِنِس نامُ تِسے کا لیجے ہرِ اُوتمُ پُرکھُ پردھانُ جیءُ --	-----	ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
جِنِ جگتُ اُپائِیا دھنّدھے لائِیا ہءُ تِسے وِٹہُ گُربانُ[1] جیءُ --3-- | [1]قُربانُ-	-----	ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥
نامُ لَینِ سِ سوہہِ تِن سُکھ پھل ہووہِ مانہِ سے جِنڑ جاہِ جیءُ --	-----	ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
تِن پھل توٹِ ن آوے جا تِسُ بھاوے جے جُگ کیتے جاہِ جیءُ --	-----	ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
جے جُگ کیتے جاہِ سُیامی تِن پھل توٹِ ن آوے --	-----	ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
تِنّہ جرا ن مرنڑا نرکِ ن پرنڑا جو ہرِ نامُ دھِیاوے --	-----	ਤਿਨ੍ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
ہرِ ہرِ کرہِ سِ سُوکہِ ناہی نانکؔ پِیڑ ن کھاہِ جیءُ --	-----	ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
نامُ لَینّہِ سِ سوہہِ تِنّہ سُکھ پھل ہووہِ مانہِ سے جِنڑ جاہِ جیءُ --4--1--4--	-----	ਨਾਮੁ ਲੈਨ੍ਹਿ ਸਿ ਸੋਹਹਿ ਤਿਨ੍ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥
ੴ سِتگُر پّرسادِ --	-----	ੴ ਸਤਿਗੁਰ ਪ੍ਰਸਾਦਿ ॥

آسا مہلا[1] 1 چھنّت گھرُ 3 -- | محلا[1]-	----	ਆਸਾ ਮਹਲਾ ੧ ਛੰਤ ਘਰੁ ੩ ॥
توُن سُنِ ہرنا کالیا کی واڑِیۓ راتا رام --	----	ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
بِکھُ پھلُ مِیٹھا چارِ دِن پھِرِ ہووے تاتا رام --	----	ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
پھِرِ ہوءِ تاتا کھرا ماتا نام بِنُ پرتاپۓ --	----	ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
اوہُ جیو سائِر دےءِ لہری بِجُل جوے چمکۓ --	Page# [439]	ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
ہرِ باجھُ راکھا کوءِ ناہی سوءِ تُجھہِ بِسارِیا --	----	ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
سچُ کہےَ نانکُ چیتِ رے من مرہِ ہرنا کالیا --1--	----	ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
بھورا پھُولِ بھونتیا دُکھُ اتِ بھاری رام --	----	ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
مےَ گُرُ پُوچھِیا آپنا ساچا بیچاری رام --	----	ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥
بیچارِ ستگُرُ مُجھےَ پُوچھِیا بھورُ بیلی راتیو --	----	ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥

سُورجُ چڑِیا پِنّڈُ پڑِیا تیلُ تاوݨِ تاتِئو ـــ	----	ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥
جم مگِ بادھا کھاہِ چوٹا سبد بِنُ بیتالیا ـــ	----	ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥
سچُ کہےَ نانکُ چیتِ رے من مرہِ بھورا کالیا ــ2ــ	----	ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥
میرے جِیئڑِیا پردیسِیا کِتُ پوہِ جنّجالے[1] رام ـــ | [1]زنّجالے۔	----	ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
ساچا ساہِبُ[1] منِ وسےَ کی پھاسہِ جم جالے رام ـــ | [1]صاحِبُ۔	----	ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
مچھُلی وِچھُنّنی نَیݨ رُنّنی جالُ بدھِکِ پائِیا ـــ	----	ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
سنّسارُ مائِیا موہُ مِیٹھا انّتِ بھرمُ چُکائِیا ـــ	----	ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
بھگتِ کرِ چِتُ لاءِ ہرِ سِءُ چھوڈِ منہُ انّدیسِیا ـــ	----	ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
سچُ کہےَ نانکُ چیتِ رے من جِیئڑِیا پردیسِیا ــ3ــ	----	ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥

ندیِیا واہ وِچھُنّیا میلا سنّجوگی رام --	----	ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥
جُگُ جُگُ مِیٹھا وِسُ بھرے کو جانٔے جوگی رام --	----	ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥
کوئی سہجِ جانٔے ہرِ پچھانٔے ستِگُرُو جِنِ چیتِیا --	----	ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥
بِنُ نام ہرِ کے بھرمِ بھُولے پچہِ مُگدھ اچیتِیا --	----	ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥
ہرِ نامُ بھگتِ ن رِدےَ ساچا سے انّتِ دھاہی رُنّیا --	----	ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥
سچُ کہےَ نانکُ سبدِ ساچےَ میلِ چِری وِچھُنّیا --4--1--5--	----	ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
آسا مہلا[1] 3 چھنّت گھرُ 1 -- | [1]محلا	----	ਆਸਾ ਮਹਲਾ ੩ ਛੰਤ ਘਰੁ ੧ ॥
ہم گھرے ساچا سوہِلا ساچےَ سبدِ سُہائِیا رام --	----	ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥
دھن پِر میلُ بھئِیا پْربھِ آپِ مِلائِیا رام --	----	ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥

پّربھِ آپِ مِلائِیا سچُ منّنِ وسائِیا کامنِڑ سہجے ماتی --	----	ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥
گُر سبدِ سِیگاری سچِ سواری سدا راوے رنّگِ راتی --	----	ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥
آپُ گوائے ہرِ ورُ پائے تا ہرِ رسُ منّنِ وسائِیا --	----	ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥
کہُ نانک گُر سبدِ سواری سپھلِ ءُ جنمُ سبائِیا --1--	----	ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥
دُوجڑےَ کامنِڑ بھرمِ بھُلی ہرِ ورُ ن پائے رام --	----	ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥
کامنِڑ گُنڑُ ناہی بِرتھا جنمُ گوائے رام --	----	ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥
بِرتھا جنمُ گوائے منمُکھِ اِیانڑی اُئُگنڑونّتی جھُورے --	----	ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥
آپنڑا ستِگُرُ سیوِ سدا سُکھُ پائِیا تا پِرُ مِلیا ہدُورے[1] -- | [1]حدُورے-	----	ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥
دیکھِ پِرُ وِگسی انّدرہُ سرسی سچےَ سبدِ سُبھائے --	----	ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥

نانک وِݨُ ناوےَ کامݨِ بھرمِ بھُلاݨی مِل پرِیتم سُکھُ پائے --2--	----	ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥
پرِ سنگِ کامݨِ جاݨیا گُرِ میلِ مِلائی رام --	Page# [440]	ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
انترِ سبدِ مِلی سہجے تپتِ بُجھائی رام --	----	ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥
سبدِ تپتِ بُجھائی انترِ سانْتِ آئی سہجے ہرِ رسُ چاکھیا --	----	ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥
مِل پرِیتم اپنے سدا رنّگُ ماݨے سچےَ سبدِ سُبھاکھیا --	----	ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥
پڑ پڑ پنّڈت مونی تھاکے بھیکھی مُکتِ ن پائی --	----	ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥
نانک بِنُ بھگتی جگُ بئُرانا سچےَ سبدِ مِلائی --3--	----	ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥
سا دھن منِ اندُ بھئِیا ہرِ جیءُ میلِ پیارے رام --	----	ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥
سا دھن ہرِ کےَ رسِ رسی گُر کےَ سبدِ اپارے رام --	----	ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥

سبدِ اپارے ملے پِیارے
سدا گُݨ سارے مݨِ وسے ۔۔

ਸਬਦਿ ਅਪਾਰੇ ਮਿਲੇ ਪਿਆਰੇ
ਸਦਾ ਗੁਣ ਸਾਰੇ ਮਨਿ ਵਸੇ ॥

سیج سُہاوی جا پِرِ راوی
مِلِ پ٘رِیتم اوگݨ نسے ۔۔

ਸੇਜ ਸੁਹਾਵੀ ਜਾ ਪਿਰਿ ਰਾਵੀ
ਮਿਲਿ ਪ੍ਰੀਤਮ ਅਵਗਣ ਨਸੇ ॥

جِتُ گھرِ نامُ ہرِ سدا دھِیائیئَ
سوہِلڑا جُگ چارے ۔۔

ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ
ਸੋਹਿਲੜਾ ਜੁਗ ਚਾਰੇ ॥

نانکُ نامِ رتے سدا انندُ ہےَ
ہرِ مِلِیا کارج سارے ۔۔4۔۔1۔۔6۔۔

ਨਾਨਕ ਨਾਮਿ ਰਤੇ ਸਦਾ ਅਨਦੁ ਹੈ
ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

ੴ ستِگُر پ٘رسادِ ۔۔

ੴ ਸਤਿਗੁਰ ਪ੍ਰਸਾਦਿ ॥

آسا مہلا[1] 3 چھنّت گھرُ 3 ۔۔ | [1]محلا۔

ਆਸਾ ਮਹਲਾ ੩ ਛੰਤ ਘਰੁ ੩ ॥

ساجن میرے پ٘رِیتمہُ
تُم سہ کی بھگتِ کریہو ۔۔

ਸਾਜਨ ਮੇਰੇ ਪ੍ਰੀਤਮਹੁ
ਤੁਮ ਸਹ ਕੀ ਭਗਤਿ ਕਰੇਹੋ ॥

گُرُ سیوہُ سدا آپݨا
نامُ پدارتھُ لیہو ۔۔

ਗੁਰੁ ਸੇਵਹੁ ਸਦਾ ਆਪਣਾ
ਨਾਮੁ ਪਦਾਰਥੁ ਲੇਹੋ ॥

بھگتِ کرہُ تُم سہےَ کیری
جو سہ پِیارے بھاوۓ ۔۔

ਭਗਤਿ ਕਰਹੁ ਤੁਮ ਸਹੈ ਕੇਰੀ
ਜੋ ਸਹ ਪਿਆਰੇ ਭਾਵਏ ॥

آپݨا بھاݨا تُم کرہُ
تا پھِرِ سہ کھُسی[1] ن آوۓ ۔۔ | [1]خُشی۔

ਆਪਣਾ ਭਾਣਾ ਤੁਮ ਕਰਹੁ
ਤਾ ਫਿਰਿ ਸਹ ਖੁਸੀ ਨ ਆਵਏ ॥

بھگتِ بھاو اِہُ مارگُ بِکھڑا
گُر دُیارے کو پاوے --

ਭਗਤਿ ਭਾਵ ਇਹੁ ਮਾਰਗੁ ਬਿਖੜਾ
ਗੁਰ ਦੁਆਰੈ ਕੋ ਪਾਵਏ ॥

کہے نانکُ جِسُ کرے کِرپا
سو ہرِ بھگتی چِتُ لاوے --1--

ਕਹੈ ਨਾਨਕੁ ਜਿਸੁ ਕਰੇ ਕਿਰਪਾ
ਸੋ ਹਰਿ ਭਗਤੀ ਚਿਤੁ ਲਾਵਏ ॥੧॥

میرے من بَیراگِیا تُوںَ بَیراگُ کرِ
کِسُ دِکھاوہِ --

ਮੇਰੇ ਮਨ ਬੈਰਾਗੀਆ
ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥

ہرِ سوہِلا تِنّہ سد سدا
جو ہرِ گُنْ گاوہِ --

ਹਰਿ ਸੋਹਿਲਾ ਤਿਨ੍ ਸਦ ਸਦਾ
ਜੋ ਹਰਿ ਗੁਣ ਗਾਵਹਿ ॥

کرِ بَیراگُ تُوںَ چھوڈِ پاکھنّڈُ
سو سہُ سبھُ کِچھُ جانئے --

ਕਰਿ ਬੈਰਾਗੁ ਤੂੰ ਛੋਡਿ ਪਾਖੰਡੁ
ਸੋ ਸਹੁ ਸਭੁ ਕਿਛੁ ਜਾਣਏ ॥

جلِ تھلِ مہِیئلِ ایکو سوئی
گُرمُکھِ ہُکمُ[1] پچھانئے -- | ۱حکم-

ਜਲਿ ਥਲਿ ਮਹੀਅਲਿ ਏਕੋ ਸੋਈ
ਗੁਰਮੁਖਿ ਹੁਕਮੁ ਪਛਾਣਏ ॥

جِنِ ہُکمُ[1] پچھاتا ہری کیرا
سوئی سرب سُکھ پاوے -- | ۱حکم-

ਜਿਨਿ ਹੁਕਮੁ ਪਛਾਤਾ ਹਰੀ ਕੇਰਾ
ਸੋਈ ਸਰਬ ਸੁਖ ਪਾਵਏ ॥

اِو کہے نانکُ سو بَیراگی
اندِنُ ہرِ لِو لاوے --2--

ਇਵ ਕਹੈ ਨਾਨਕੁ ਸੋ ਬੈਰਾਗੀ
ਅਨਦਿਨੁ ਹਰਿ ਲਿਵ ਲਾਵਏ ॥੨॥

جہ جہ من تُوںَ دھاودا
تہ تہ ہرِ تیرے نالے --

ਜਹ ਜਹ ਮਨ ਤੂੰ ਧਾਵਦਾ
ਤਹ ਤਹ ਹਰਿ ਤੇਰੈ ਨਾਲੇ ॥

مَن سِیانٹپ چھوڑِیۓ گُر کا سبدُ سمالے --	----	ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥
ساتھِ تیرےَ سو سہُ سدا ہےَ اِکُ کھِنُ ہرِ نامُ سمالِہے --	----	ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥
جنم جنم کے تیرے پاپ کٹے انّتِ پرم پدُ پاوہے --	----	ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥
ساچے نالِ تیرا گنّڈھُ لاگےَ گُرمُکھِ سدا سمالے --	----	ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥
اِءُ کہےَ نانکُ جہ من تُونّ دھاودا تہ ہرِ تیرےَ سدا نالے --3--	----	ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥
ستِگُرِ ملِۓَ دھاوتُ تھنّمِہیا نِج گھرِ وسِیا آۓ --	----	ਸਤਿਗੁਰ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥
نامُ وِہاجھے نامُ لۓ نامِ رہے سماۓ --	----	ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥
دھاوتُ تھنّمِہیا ستِگُرِ ملِۓَ دسوا دُیارُ پائِیا --	Page# [441]	ਧਾਵਤੁ ਥੰਮ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥
تتھےَ انّمرِت بھوجنُ سہج دھُنِ اُپجےَ جِتُ سبدِ جگتُ تھنّمِہ رہائِیا --	----	ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹਿ ਰਹਾਇਆ ॥

تہ انیک واجے سدا اندُ ہےَ سچے رہِیا سماۓ --	----	ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥
اِءُ کہےَ نانکُ ستِگُرِ ملِۓ دھاوتُ تھمِّہیا نِج گھرِ وسِیا آۓ --4--	----	ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥੪॥
من توُنّ جوتِ سرُوپُ ہےَ آپݨا مُولُ پچھاݨُ --	----	ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
من ہرِ جی تیرےَ نالِ ہےَ گُرمتی رنّگُ ماݨُ --	----	ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
مُولُ پچھاݨہِ تاں سہُ جاݨہِ مرݨ جیوݨ کی سوجھی ہوئی --	----	ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥
گُر پرسادی ایکو جاݨہِ تاں دُوجا بھاءُ ن ہوئی --	----	ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥
منِ سانْتِ آئی وجی ودھائی تا ہویا پرواݨُ --	----	ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥
اِءُ کہےَ نانکُ من توُنّ جوتِ سرُوپُ ہےَ اپݨا مُولُ پچھاݨُ --5--	----	ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥
من توُنّ گاربِ اٹیا گاربِ لدِیا جاہِ --	----	ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥

مائیا موہنٹی موہِیا پھِرِ پھِرِ جُونی بھواہِ --	----	ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥
گارب لاگا جاہِ مُگدھ من انتِ گئِیا پچھُتاوہے --	----	ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥
اہنکارُ تِسنا روگُ لگا بِرتھا جنمُ گواوہے --	----	ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥
منمُکھ مُگدھ چیتہِ ناہی اگےَ گئِیا پچھُتاوہے --	----	ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥
اِءُ کہےَ نانکُ من تُوںَ گارب اٹِیا گارب لدِیا جاوہے --6--	----	ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥
من تُوںَ مت مانڑُ کرہِ جِ ہءُ کِچھُ جانڑدا گُرمُکھِ نِمانٹا ہوہُ --	----	ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥
انترِ اگیانُ ہءُ بُدھِ ہے سچِ سبدِ ملُ کھوہُ --	----	ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥
ہوہُ نِمانٹا ستِگُرو اگےَ مت کِچھُ آپُ لکھاوہے --	----	ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥
آپنٹےَ اہنکارِ جگتُ جلِیا مت تُوںَ آپنٹا آپُ گواوہے --	----	ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥

ستِگُر کےَ بھانڑےَ کرہِ کار
ستِگُر کےَ بھانڑےَ لاگِ رہُ ۔۔

ਸਤਿਗੁਰ ਕੈ ਭਾਣੈ ਕਰਹਿ ਕਾਰ
ਸਤਿਗੁਰ ਕੈ ਭਾਣੈ ਲਾਗਿ ਰਹੁ ॥

اِءُ کہےَ نانکُ آپُ چھڈِ سُکھ پاوہِ
من نِمانڑا ہوءِ رہُ ۔۔7۔۔

ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ
ਮਨ ਨਿਮਾਣਾ ਹੋਇ ਰਹੁ ॥੭॥

دھنّنُ سُ ویلا جِتُ مےَ ستِگُرُ مِلِیا
سو سہُ چِتِ آئِیا ۔۔

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ
ਸੋ ਸਹੁ ਚਿਤਿ ਆਇਆ ॥

مہا اننّدُ سہجُ بھئِیا
منِ تنِ سُکھُ پائِیا ۔۔

ਮਹਾ ਅਨੰਦੁ ਸਹਜੁ ਭਇਆ
ਮਨਿ ਤਨਿ ਸੁਖੁ ਪਾਇਆ ॥

سو سہُ چِتِ آئِیا منّنِ وسائِیا
اوگنڑ سبھِ وِسارے ۔۔

ਸੋ ਸਹੁ ਚਿਤਿ ਆਇਆ ਮੰਨਿ ਵਸਾਇਆ
ਅਵਗਣ ਸਭਿ ਵਿਸਾਰੇ ॥

جا تِسُ بھانڑا گُنڑ پرگٹ ہوۓ
ستِگُر آپِ سوارے ۔۔

ਜਾ ਤਿਸੁ ਭਾਣਾ ਗੁਣ ਪਰਗਟ ਹੋਏ
ਸਤਿਗੁਰ ਆਪਿ ਸਵਾਰੇ ॥

سے جن پرواڑُ ہوۓ جِنّہی اِکُ نامُ دِڑِیا
دُتِیا بھاءُ چُکائِیا ۔۔

ਸੇ ਜਨ ਪਰਵਾਣੁ ਹੋਏ ਜਿਨੑੀ ਇਕੁ ਨਾਮੁ
ਦਿੜਿਆ
ਦੁਤੀਆ ਭਾਉ ਚੁਕਾਇਆ ॥

اِءُ کہےَ نانکُ دھنّنُ سُ ویلا
جِتُ مےَ ستِگُرُ مِلِیا سو سہُ چِتِ آئِیا
۔۔8۔۔

ਇਉ ਕਹੈ ਨਾਨਕੁ ਧੰਨੁ ਸੁ ਵੇਲਾ
ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ
ਆਇਆ ॥੮॥

اِکِ جنّت بھرمِ بھُلے
تِنِ سہِ آپِ بھُلاۓ ۔۔

ਇਕਿ ਜੰਤ ਭਰਮਿ ਭੁਲੇ
ਤਿਨਿ ਸਹਿ ਆਪਿ ਭੁਲਾਏ ॥

دُوجے بھاءِ پھِرہِ ہئُمےَ کرم کماۓ ۔۔	----	ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥
تِن سہِ آپِ بھُلاۓ کُمارگِ پاۓ تِن کا کِچھُ ن وسائی ۔۔	----	ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥
تِن کی گتِ اوگتِ تُوںہےَ جانڑہِ جِنِ اِہ رچن رچائی ۔۔	----	ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥
ہُکمُ[1] تیرا کھرا بھارا گُرمُکھِ کِسےَ بُجھاۓ ۔۔ | [1]حُکمُ۔	----	ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥
اِءُ کہےَ نانکُ کِیا جنّت وِچارے جا تُدھُ بھرمِ بھُلاۓ ۔۔9۔۔	----	ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥
سچے میرے ساہِبا[1] سچی تیری وڈِیائی ۔۔ | [1]صاحِبا۔	Page# [442]	ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
تُوںّ پاربّرہمُ بیئنّتُ سُیامی تیری کُدرتِ[1] کہنڑُ ن جائی ۔۔ | [1]قُدرتِ۔	----	ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
سچی تیری وڈِیائی جا کءُ تُدھُ منّنِ وسائی سدا تیرے گُنڑ گاوہے ۔۔	----	ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
تیرے گُنڑ گاوِہ جا تُدھُ بھاوہِ سچے سِءُ چِتُ لاوہے ۔۔	----	ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥

جِس نو تُوںَ آپے میلہِ سُ گُرمُکھِ رہےَ سمائی ۔۔	ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
اِءُ کہےَ نانکُ سچے میرے ساہِبا[1] سچی تیری وڈِیائی	ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ
۔۔10۔۔2۔۔7۔۔5۔۔2۔۔7۔۔ |	॥੧੦॥੨॥੭॥੫॥੨॥੭॥
[1]صاحِبا۔	
راگُ آسا چھنّت مہلا[1] 4 گھرُ 1 | [1]محلا۔	ਰਾਗੁ ਆਸਾ ਛੰਤ ਮਹਲਾ ੪ ਘਰੁ ੧
ੴ ستِگُر پّرسادِ ۔۔	ੴ ਸਤਿਗੁਰ ਪ੍ਰਸਾਦਿ ॥
جیونو مےَ جیونُ پائِیا گُرمُکھِ بھاۓ رام ۔۔	ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
ہرِ نامو ہرِ نامُ دیوےَ میرےَ پّرانِ وساۓ رام ۔۔	ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
ہرِ ہرِ نامُ میرےَ پّرانِ وساۓ سبھُ سنّسا دُوکھُ گوائِیا ۔۔	ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
اِدِسٹُ اگوچرُ گُر بچنِ دھِیائِیا پوِتّر پرم پدُ پائِیا ۔۔	ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
انہد دھُنِ واجہِ نِت واجے گائی ستِگُر بانْی ۔۔	ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
نانک داتِ کری پّربھِ داتےَ جوتی جوتِ سمانْی ۔۔1۔۔	ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥

منمُکھا منمُکھِ مُۓ میری کرِ مائِیا رام --	----	ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
کھِنُ آوے کھِنُ جاوے دُرگنّدھ مڑے چِت لائِیا رام --	----	ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
لائِیا دُرگنّدھ مڑے چِت لاگا جِءُ رنگُ کسُنّبھ دِکھائِیا --	----	ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
کھِنُ پُورب کھِنُ پچھمِ چھاۓ جِءُ چکُ کُمّہیارِ بھوائِیا --	----	ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥
دُکھُ کھاوہِ دُکھُ سنّچہِ بھوگہِ دُکھ کی بردھِ ودھائی --	----	ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
نانک بِکھمُ سُہیلا ترِیۓ جا آوے گُر سرنائی --2--	----	ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
میرا ٹھاکرو ٹھاکرُ نیکا اگم اتھاہا رام --	----	ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
ہرِ پُوجی ہرِ پُوجی چاہی میرے ستِگُر ساہا رام --	----	ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
ہرِ پُوجی چاہی نامُ بِساہی گُݨ گاوے گُݨ بھاوے --	----	ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥

نِید بھُوکھ سبھ پرہرِ تیاگی سُنّنے سُنِّ سماوے --	-----	ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
ونجارے اِک بھاتی آوہِ لاہا ہرِ نامُ لے جاہے --	-----	ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
نانک منُ تنُ ارپِ گُر آگے جِسُ پْراپتِ سو پائے --3--	-----	ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
رتنا رتن پدارتھ بہُ ساگرُ بھریا رام --	-----	ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
بانْی گُربانْی لاگے تِنّہ ہتھِ چڑیا رام --	-----	ਬਾਣੀ ਗੁਰਬਾਣੀ ਲਾਗੇ ਤਿਨ੍ਹ ਹਥਿ ਚੜਿਆ ਰਾਮ ॥
گُربانْی لاگے تِنّہ ہتھِ چڑیا نِرمولکُ رتنُ اپارا --	-----	ਗੁਰਬਾਣੀ ਲਾਗੇ ਤਿਨ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
ہرِ ہرِ نامُ اتولکُ پائِیا تیری بھگتِ بھرے بھنّڈارا --	-----	ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
سمنّدُ وِرولِ سریرُ ہم دیکھیا اِک وستُ انُوپ دِکھائی --	-----	ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
گُر گووِنّدُ گووِنّدُ[1] گُرو ہے نانک بھیدُ ن بھائی --4--1--8-- |	-----	ਗੁਰ ਗੋਵਿੰਦੁ ਗੁੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥

[1]گووِنّد-

آسا مہلا[1] 4 -- | [1]محلا-	-----	ਆਸਾ ਮਹਲਾ ੪ ॥

جھِم جھِمے جھِم جھِم ورسے انمِرت دھارا رام ــ	----	ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
گُرمُکھے گُرمُکھِ ندری رامُ پیارا رام ــ	Page# [443]	ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥
رام نامُ پِیارا جگت نِستارا رام نامِ وڈِیائی ــ	----	ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥
کلجُگِ رام نامُ بوہِتھا گُرمُکھِ پارِ لگھائی ــ	----	ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥
ہلتِ پلتِ رام نامِ سُہیلے گُرمُکھِ کرنْی ساری ــ	----	ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥
نانک داتِ دئِیا کرِ دیوے رام نامِ نِستاری ــ1ــ	----	ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥
رامو رام نامُ جپیا دُکھ کِلوِکھ ناس گوائِیا رام ــ	----	ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥
گُر پرچے گُر پرچے دھِیائِیا مے ہِردے رامُ روائِیا رام ــ	----	ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥
رویا رامُ ہِردے پرم گتِ پائی جا گُر سرنْائی آئے ــ	----	ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥

لوبھ وِکار ناو ڈُبدی نِکلی جا ستِگُرِ نامُ دِڑاۓ ــ	----	ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥
جی ء دانُ گُرِ پُورے دِییا رام نامِ چِت لاۓ ــ	----	ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥
آپِ کرِپالُ کرِپا کرِ دیوے نانک گُر سرنّاۓ ــ2ــ	----	ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥
بانٔی رام نام سُنٔی سِدھِ کارج سبھِ سُہاۓ رام ــ	----	ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥
روٗمے روٗمِ روٗمِ روٗمے مےَ گُرمُکھِ رامُ دھِیاۓ رام ــ	----	ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥
رام نامُ دھِیاۓ پوِتُ ہوءِ آۓ تِسُ رُوپُ ن ریکھِیا کائی ــ	----	ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥
رامو رامُ روِیا گھٹ انّترِ سبھ ترِسنا بھُوکھ گوائی ــ	----	ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥
منُ تنُ سیِتلُ سیِگارُ سبھُ ہویا گُرمتِ رامُ پرگاسا ــ	----	ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥
نانک آپِ انگرہُ کِییا ہم داسنِ داسنِ داسا ــ3ــ	----	ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥

جِنی رامو رام نامُ وِساریا
سے منمکھ مُوڑ ابھاگی رام --

ਜਿਨੀ ਰਾਮੋ ਰਾਮ ਨਾਮੁ ਵਿਸਾਰਿਆ
ਸੇ ਮਨਮੁਖ ਮੂੜ ਅਭਾਗੀ ਰਾਮ ॥

تِن انترے موہُ وِیاپے کھِنُ کھِنُ
مائِیا لاگی رام --

ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ
ਮਾਇਆ ਲਾਗੀ ਰਾਮ ॥

مائِیا ملُ لاگی مُوڑ بھۓ ابھاگی
جِن رام نامُ نہ بھائِیا --

ਮਾਇਆ ਮਲੁ ਲਾਗੀ ਮੂੜ ਭਏ ਅਭਾਗੀ
ਜਿਨ ਰਾਮ ਨਾਮੁ ਨਹ ਭਾਇਆ ॥

انیک کرم کرہِ ابھِمانی
ہرِ رامو نامُ چورائِیا --

ਅਨੇਕ ਕਰਮ ਕਰਹਿ ਅਭਿਮਾਨੀ
ਹਰਿ ਰਾਮੋ ਨਾਮੁ ਚੋਰਾਇਆ ॥

مہا بِکھمُ جم پنّتھُ دُہیلا
کالُوکھت موہ اندّھیارا --

ਮਹਾ ਬਿਖਮੁ ਜਮ ਪੰਥੁ ਦੁਹੇਲਾ
ਕਾਲੂਖਤ ਮੋਹ ਅੰਧਿਆਰਾ ॥

نانک گُرمُکھِ نامُ دھِیائِیا
تا پاۓ موکھ دُیارا --4--

ਨਾਨਕ ਗੁਰਮੁਖਿ ਨਾਮੁ ਧਿਆਇਆ
ਤਾ ਪਾਏ ਮੋਖ ਦੁਆਰਾ ॥੪॥

رامو رام نامُ گُرُو
رامُ گُرمُکھے جاݨے رام --

ਰਾਮੋ ਰਾਮ ਨਾਮੁ ਗੁਰੂ
ਰਾਮੁ ਗੁਰਮੁਖੇ ਜਾਣੈ ਰਾਮ ॥

اِہُ منُویا کھِنُ اُوبھ پئِیالی بھرمدا
اِکتُ گھرِ آݨے رام --

ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ
ਇਕਤੁ ਘਰਿ ਆਣੈ ਰਾਮ ॥

منُ اِکتُ گھرِ آݨے سبھ گتِ مِتِ جاݨے
ہرِ رامو نامُ رساۓ --

ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ
ਜਾਣੈ
ਹਰਿ ਰਾਮੋ ਨਾਮੁ ਰਸਾਏ ॥

جن کی پیج رکھےَ رام ناما پّرہلاد اُدھارِ ترائے --	----	ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥
رامو رامُ رمو رمُ اُوچا گُنڑ کہِتیا انّتُ ن پائِیا --	----	ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥
نانک رام نامُ سُنڑِ بھینے رامےَ نامِ سمائِیا --5--	----	ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥
جِن انّترے رام نامُ وسےَ تِن چِنّتا سبھ گوائِیا رام --	----	ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥
سبھِ ارتھا سبھِ دھرم ملے منِ چِنّدِیا سو پھلُ پائِیا رام --	----	ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥
من چِنّدِیا پھلُ پائِیا رام نامُ دھِیائِیا رام نام گُنڑ گائے --	----	ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥
دُرمتِ کبُدھِ گئی سُدھِ ہوئی رام نامِ منُ لائے --	----	ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥
سپھلُ جنمُ سریرُ سبھُ ہویا جِتُ رام نامُ پرگاسِیا --	Page# [444]	ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥
نانک ہرِ بھجُ سدا دِنُ راتی گُرمکھِ نِج گھرِ واسِیا --6--	----	ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥

جِن سردھا رام نامِ لگی تِنّہ دُوجے چِتُ ن لائِیا رام --	----	ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ ਦੂਜੈ ਚਿਤੁ ਨ ਲਾਇਆ ਰਾਮ ॥
جے دھرتی سبھ کنّچنُ کرِ دِجے بِنُ ناوے اورُ ن بھائِیا رام --	----	ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥
رام نامُ منِ بھائِیا پرم سُکھُ پائِیا انّتِ چلدِیا نالِ سکھائی --	----	ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥
رام نام دھنُ پُونّجی سنّچی نا ڈُوبے نا جائی --	----	ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
رام نامُ اِسُ جگُ مہِ تُلہا جمکالُ نیڑِ ن آوے --	----	ਰਾਮ ਨਾਮੁ ਇਸੁ ਜਗੁ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
نانک گُرمُکھِ رامُ پچھاتا کرِ کِرپا آپ مِلاوے --7--	----	ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥
رامو رام نامُ ستے ستِ گُرمُکھِ جاݨِیا رام --	----	ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥
سیوکو گُر سیوا لاگا جِنِ منُ تنُ ارپ چڑائِیا رام --	----	ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥
منُ تنُ ارپِیا بہُتُ منِ سردھِیا گُر سیوک بھاءِ مِلاۓ --	----	ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥

دِینا ناتھُ جِیا کا داتا پُورے گُر تے پائے --	ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥
گُرو سِکھُ سِکھُ گُرو ہے ایکو گُر اُپدیسُ چلائے --	ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥
رام نام منّتُ ہِردے دیوے نانک مِلݨُ سُبھائے --8--2--9--	ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
آسا چھنّت مہلا[1] 4 گھرُ 2 -- | محلا[1]	ਆਸਾ ਛੰਤ ਮਹਲਾ ੪ ਘਰੁ ੨ ॥
ہرِ ہرِ کرتا دُوکھ بِناسنُ پتِت پاونُ ہرِ نامُ جیءُ --	ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥
ہرِ سیوا بھائی پرم گتِ پائی ہرِ اُوتمُ ہرِ ہرِ کامُ جیءُ --	ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
ہرِ اُوتمُ کامُ جپیۓ ہرِ نامُ ہرِ جپیۓ استھِرُ ہووے --	ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥
جنم مرݨ دووے دُکھ میٹے سہجے ہی سُکھِ سووے --	ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥
ہرِ ہرِ کِرپا دھارہُ ٹھاکُر ہرِ جپیۓ آتم رامُ جیءُ --	ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥

ہرِ ہرِ کرتا دوکھ بِناسنُ پتت پاونُ ہرِ نامُ جیءُ --1--	----	ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥
ہرِ نامُ پدارتھُ کلجُگِ اُوتمُ ہرِ جپیۓ ستِگُر بھاءِ جیءُ --	----	ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥
گُرمُکھِ ہرِ پڑیۓ گُرمُکھِ ہرِ سُنٹیۓ ہرِ جپت سُنٹت دُکھُ جاءِ جیءُ --	----	ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥
ہرِ ہرِ نامُ جپیا دُکھُ بِنسیا ہرِ نامُ پرم سُکھُ پائِیا --	----	ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥
ستِگُر گِیانُ بلِیا گھٹِ چانٹُ اگِیانُ اندھیرُ گوائِیا --	----	ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ہرِ ہرِ نامُ تنی آرادھِیا جِن مستکِ دھُرِ لِکھِ پاءِ جیءُ --	----	ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
ہرِ نامُ پدارتھُ کلجُگ اُوتمُ ہرِ جپیۓ ستِگُر بھاءِ جیءُ --2--	----	ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥
ہرِ ہرِ منِ بھائِیا پرم سُکھ پائِیا ہرِ لاہا پدُ نِربانٹُ جیءُ --	----	ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥
ہرِ پرِیتِ لگائی ہرِ نامُ سکھائی بھرمُ چُوکا آونٹُ جانٹُ جیءُ --	----	ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

Page# [445]

آوݨ جاݨا بھَرم بھءُ بھاگا
ہرِ ہرِ ہرِ گُݨ گائِیا --

ਆਵਣ ਜਾਣਾ ਭ੍ਰਮੁ ਭਉ ਭਾਗਾ
ਹਰਿ ਹਰਿ ਹਰਿ ਗੁਣ ਗਾਇਆ ॥

جنم جنم کے کِلوِکھ دُکھ اُترے
ہرِ ہرِ نامِ سمائِیا --

ਜਨਮ ਜਨਮ ਕੇ ਕਿਲਵਿਖ ਦੁਖ ਉਤਰੇ
ਹਰਿ ਹਰਿ ਨਾਮਿ ਸਮਾਇਆ ॥

جِن ہرِ دھِیائِیا دھُرِ بھاگ لِکھِ پائِیا
تِن سپھلُ جنمُ پرواݨُ جیءُ --

ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ
ਤਿਨ ਸਫਲੁ ਜਨਮੁ ਪਰਵਾਣੁ ਜੀਉ ॥

ہرِ ہرِ منِ بھائِیا پرم سُکھ پائِیا
ہرِ لاہا پدُ نِرباݨُ جیءُ --3--

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ
ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

جِنّہ ہرِ میٹھ لگانا تے جن پردھانا
تے اُوتم ہرِ ہرِ لوگ جیءُ --

ਜਿਨ੍ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ
ਤੇ ਊਤਮ ਹਰਿ ਹਰਿ ਲੋਗ ਜੀਉ ॥

ہرِ نامُ وڈائی ہرِ نامُ سکھائی
گُر سبدی ہرِ رس بھوگ جیءُ --

ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ
ਗੁਰ ਸਬਦੀ ਹਰਿ ਰਸ ਭੋਗ ਜੀਉ ॥

ہرِ رس بھوگ مہا نِرجوگ
وڈبھاگی ہرِ رسُ پائِیا --

ਹਰਿ ਰਸ ਭੋਗ ਮਹਾ ਨਿਰਜੋਗ
ਵਡਭਾਗੀ ਹਰਿ ਰਸੁ ਪਾਇਆ ॥

سے دھنّنُ وڈے ست پُرکھا پُورے
جِن گُرمتِ نامُ دھِیائِیا --

ਸੇ ਧੰਨੁ ਵਡੇ ਸਤ ਪੁਰਖਾ ਪੂਰੇ
ਜਿਨ ਗੁਰਮਤਿ ਨਾਮੁ ਧਿਆਇਆ ॥

جنُ نانکُ رینُڑ منّگے پگ سادھُو
منِ چُوکا سوگُ وِجوگُ جیءُ --

ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ
ਮਨਿ ਚੂਕਾ ਸੋਗੁ ਵਿਜੋਗੁ ਜੀਉ ॥

جِنہ ہرِ میٹھ لگانا تے جن پردھانا
تے اُوتم ہر ہرِ لوگ جی ءُ
--10--3--4--

ਜਿਨ੍ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ
ਤੇ ਊਤਮ ਹਰਿ ਹਰਿ ਲੋਗ ਜੀਉ
॥੪॥੩॥੧੦॥

آسا مہلا[1] 4 -- | محلا[1]-

ਆਸਾ ਮਹਲਾ ੪ ॥

ستجُگِ سبھُ سنّتوکھ سریرا
پگ چارے دھرمُ دھِیانُ جی ءُ --

ਸਤਜੁਗਿ ਸਭੁ ਸੰਤੋਖ ਸਰੀਰਾ
ਪਗ ਚਾਰੇ ਧਰਮੁ ਧਿਆਨੁ ਜੀਉ ॥

مَنِ تنِ ہرِ گاوہِ پرم سُکھ پاوہِ
ہرِ ہِردے ہرِ گُنٹ گیانُ جی ءُ --

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ
ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

گُنٹ گیانُ پدارتھُ ہرِ ہرِ کِرتارتھُ
سوبھا گُرمُکھِ ہوئی --

ਗੁਣ ਗਿਆਨੁ ਪਦਾਰਥੁ ਹਰਿ ਹਰਿ
ਕਿਰਤਾਰਥੁ
ਸੋਭਾ ਗੁਰਮੁਖਿ ਹੋਈ ॥

انترِ باہرِ ہرِ پرّبھُ ایکو
دُوجا اورُ ن کوئی --

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ
ਦੂਜਾ ਅਵਰੁ ਨ ਕੋਈ ॥

ہرِ ہرِ لِو لائی ہرِ نامُ سکھائی
ہرِ درگہ پاوےَ مانُ جی ءُ --

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ
ਹਰਿ ਦਰਗਹ ਪਾਵੈ ਮਾਨੁ ਜੀਉ ॥

ستجُگِ سبھُ سنّتوکھ سریرا
پگ چارے دھرمُ دھِیانُ جی ءُ --1--

ਸਤਜੁਗਿ ਸਭੁ ਸੰਤੋਖ ਸਰੀਰਾ
ਪਗ ਚਾਰੇ ਧਰਮੁ ਧਿਆਨੁ ਜੀਉ ॥੧॥

تیتا جُگ آئِیا انترِ جورُ[1] پائِیا
جتُ سنّجم کرم کمائِ جی ءُ -- | زورُ[1]-

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ
ਜਤੁ ਸੰਜਮ ਕਰਮ ਕਮਾਇ ਜੀਉ ॥

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ
ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥

پگُ چئُتھا کھِسیا ترّےَ پگ ٹِکیا
منِ ہِردےَ کرّودھُ جلاءِ جیءُ --

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ
ਨਿਰਪ ਧਾਵਹਿ ਲੜਿ ਦੁਖੁ ਪਾਇਆ ॥

منِ ہِردےَ کرّودھُ مہا بِسلودھُ
نِرپ دھاوہِ لڑِ دُکھُ پائِیا --

ਅੰਤਰਿ ਮਮਤਾ ਰੋਗੁ ਲਗਾਨਾ
ਹਉਮੈ ਅਹੰਕਾਰੁ ਵਧਾਇਆ ॥

انّترِ ممتا روگُ لگانا
ہئُمےَ اہنّکارُ ودھائِیا --

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ
ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ
॥

ہرِ ہرِ کرِّپا دھاری میرےَ ٹھاکُرِ
بِکھُ گُرمتِ ہرِ نامِ لہِ جاءِ جیءُ --

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ
ਜਤੁ ਸੰਜਮ ਕਰਮ ਕਮਾਇ ਜੀਉ ॥੨॥

تیتا جُگُ آئِیا انّترِ جورُ[1] پائِیا
جتُ سنّجم کرم کماءِ جیءُ --2--

[1] زور

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ
ਹਰਿ ਗੋਪੀ ਕਾਨ੍ਹੁ ਉਪਾਇ ਜੀਉ ॥

جُگُ دُیاپُرُ آئِیا بھرمِ بھرمائِیا
ہرِ گوپی کانّہُ اُپاءِ جیءُ --

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ
ਅਤਿ ਕਿਰਿਆ ਕਰਮ ਕਮਾਇ ਜੀਉ ॥

تپُ تاپن تاپہِ جگ پُنّن آرنّبھہِ
اتِ کِرِیا کرم کماءِ جیءُ --

ਕਿਰਿਆ ਕਰਮ ਕਮਾਇਆ ਪਗ ਦੁਇ
ਖਿਸਕਾਇਆ
ਦੁਇ ਪਗ ਟਿਕੈ ਟਿਕਾਇ ਜੀਉ ॥

کِرِیا کرم کمائِیا پگ دُءِ کھِسکائِیا
دُءِ پگ ٹکےَ ٹِکاءِ جیءُ --

ਮਹਾ ਜੁਧ ਜੋਧ ਬਹੁ ਕੀਨ੍ਹੇ
ਵਿਚਿ ਹਉਮੈ ਪਚੈ ਪਚਾਇ ਜੀਉ ॥

مہا جُدھ جودھ بہُ کِنّہے
وِچِ ہئُمےَ پچےَ پچاءِ جیءُ --

دِین دئِیالِ گُرُ سادھُ مِلائِیا مِلِ ستِگُر ملُ لہِ جاۓ جیءُ ـــ	----	ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥
جُگُ دُیاپُرُ آئِیا بھرمِ بھرمائِیا ہرِ گوپی کانّہُ اُپاۓ جیءُ ــ3ــ	----	ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ ਉਪਾਇ ਜੀਉ ॥੩॥
کلِجُگُ ہرِ کِییا پگ ترّےَ کھِسکِییا پگُ چئُتھا ٹکےَ ٹِکاۓ جیءُ ـــ	Page# [446]	ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
گُر سبدُ کمائِیا ائُکھدھُ ہرِ پائِیا ہرِ کیِرتِ ہرِ سانْتِ پاۓ جیءُ ـــ	----	ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
ہرِ کیِرتِ رُتِ آئی ہرِ نامُ وڈائی ہرِ ہرِ نامُ کھیتُ جمائِیا ـــ	----	ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
کلِجُگِ بیِجُ بیِجے بِنُ ناوےَ سبھُ لاہا مُولُ گوائِیا ـــ	----	ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
جن نانکِ گُرُ پوُرا پائِیا منِ ہِردےَ نامُ لکھاۓ جیءُ ـــ	----	ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
کلجُگُ ہرِ کِییا پگ ترّےَ کھِسکِییا پگُ چئُتھا ٹکےَ ٹِکاۓ جیءُ ــ11ــ4ــ4ــ	----	ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥
آسا مہلا[1] 4 ـــ | محلا[1]ـ	----	ਆਸਾ ਮਹਲਾ ੪ ॥

ہر کیرتِ منِ بھائی پرم گت پائی
ہر منِ تنِ میٹھ لگان جی ء ۔۔

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ
ਹਰਿ ਮਨਿ ਤਨਿ ਮੀਠ ਲਗਾਨ ਜੀਉ ॥

ہر ہرِ رسُ پائیا گُرمتِ ہرِ دھیائیا
دھُرِ مستکِ بھاگ پُران جی ء ۔۔

ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ
ਧੁਰਿ ਮਸਤਕਿ ਭਾਗ ਪੁਰਾਨ ਜੀਉ ॥

دھُرِ مستکِ بھاگُ ہرِ نامِ سُہاگُ
ہرِ نامےَ ہرِ گُݨ گائیا ۔۔

ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ
ਹਰਿ ਨਾਮੈ ਹਰਿ ਗੁਣ ਗਾਇਆ ॥

مستکِ منٹی پرِیت بہُ پرگٹی
ہرِ نامےَ ہرِ سوہائیا ۔۔

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ
ਹਰਿ ਨਾਮੈ ਹਰਿ ਸੋਹਾਇਆ ॥

جوتی جوتِ ملی پربھُ پائیا
ملِ ستگر منُویا مان جی ء ۔۔

ਜੋਤੀ ਜੋਤਿ ਮਿਲੀ ਪ੍ਰਭੁ ਪਾਇਆ
ਮਿਲਿ ਸਤਿਗੁਰ ਮਨੂਆ ਮਾਨ ਜੀਉ ॥

ہر کیرتِ منِ بھائی پرم گت پائی
ہرِ منِ تنِ میٹھ لگان جی ء ۔۔1۔۔

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ
ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

ہر ہرِ جسُ گائیا پرم پدُ پائیا
تے اُوتم جن پردھان جی ء ۔۔

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ
ਤੇ ਊਤਮ ਜਨ ਪਰਧਾਨ ਜੀਉ ॥

تِنّہ ہم چرنٹ سریوہ کھِنُ کھِنُ پگ دھووہ
جِن ہرِ میٹھ لگان جی ء ۔۔

ਤਿਨ੍ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ
ਜਿਨ ਹਰਿ ਮੀਠ ਲਗਾਨ ਜੀਉ ॥

ہرِ میٹھا لائیا پرم سُکھ پائیا
مُکھِ بھاگا رتی چارے ۔۔

ਹਰਿ ਮੀਠਾ ਲਾਇਆ ਪਰਮ ਸੁਖ ਪਾਇਆ
ਮੁਖਿ ਭਾਗਾ ਰਤੀ ਚਾਰੇ ॥

گُرمتِ ہرِ گائیا ہرِ ہارُ اُرِ پائیا ہرِ ناما کنّٹھِ دھارے --	----	ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥
سبھ ایک دِرسٹِ سمتُ کرِ دیکھے سبھُ آتم رامُ پچھان جیءُ --	----	ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥
ہرِ ہرِ جسُ گائیا پرم پدُ پائیا تے اُوتم جن پردھان جیءُ --2--	----	ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥
ستسنّگتِ منِ بھائی ہرِ رسن رسائی وِچِ سنّگتِ ہرِ رسُ ہوءِ جیءُ --	----	ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥
ہرِ ہرِ آرادھِیا گُر سبدِ وِگاسِیا بیجا اورُ ن کوءِ جیءُ --	----	ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥
اورُ ن کوءِ ہرِ انّمرِتُ سوءِ جِنِ پییا سو بِدھِ جانۓ --	----	ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥
دھنُ دھنّنُ گُرو پُورا پربھُ پائیا لگِ سنّگتِ نامُ پچھانۓ --	----	ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥
نامو سیوِ نامو آرادھےَ بِنُ نامےَ اورُ ن کوءِ جیءُ --	----	ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥
ستسنّگتِ منِ بھائی ہرِ رسن رسائی وِچ سنّگتِ ہرِ رسُ ہوءِ جیءُ --3--	----	ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥

ہرِ دئِیا پّربھ دھارہُ پاکھݨ ہم تارہُ کڈھِ لیوہُ سبدِ سُبھاءِ جی ءُ --	----	ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥
موہ چیکڑِ پھاتھے نِگھرت ہم جاتے ہرِ بانْہ پّربھُو پکراءِ جی ءُ --	----	ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥
پّربھِ بانْہ پکرائی اُوتم مت پائی گُر چرݨی جنُ لاگا --	----	ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥
ہرِ ہرِ نامُ جپیا آرادھیا مُکھِ مستکِ بھاگُ سبھاگا --	Page# [447]	ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥
جن نانک ہرِ کِرپا دھاری مَنِ ہرِ ہرِ مِیٹھا لاءِ جی ءُ --	----	ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥
ہرِ دئِیا پّربھ دھارہُ پاکھݨ ہم تارہُ کڈھِ لیوہُ سبدِ سُبھاءِ جی ءُ --12--5--4--	----	ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
آسا مہلا[1] 4 -- | محلا[1]-	----	ਆਸਾ ਮਹਲਾ ੪ ॥
مَنِ نامُ جپانا ہرِ ہرِ مَن بھانا ہرِ بھگت جنا مَن چاءُ جی ءُ --	----	ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥
جو جن مرِ جیوے تِنّہ انمّرِتُ پِیوے مَن لاگا گُرمت بھاءُ جی ءُ --	----	ਜੋ ਜਨ ਮਰਿ ਜੀਵੇ ਤਿਨ੍ਹ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥

مِن ہر ہر بھاءُ گُرُ کرے پساءُ جیون مُکت سُکھُ ہوئی --	----	ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥
جیونِ مرنِ ہر نامِ سُہیلے مَن ہر ہر ہردے سوئی --	----	ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥
مِن ہر ہر وسِیا گُرمتِ ہر رسِیا ہر ہر رس گٹاک پییاءُ جی ءُ --	----	ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥
مِن نامُ جپانا ہر ہر مِن بھانا ہر بھگت جنا مِن چاءُ جی ءُ --1--	----	ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥
جگِ مرنُ ن بھائِیا نِت آپُ لُکائِیا مت جمُ پکرےَ لے جاءِ جی ءُ --	----	ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
ہر انتر باہر ہر پرَبھُ ایکو اِہُ جیڑا رکھیا ن جاءِ جی ءُ --	----	ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥
کِءُ جی ءُ رکھیجَے ہر وست لوڑیجَے جِس کی وستُ سو لے جاءِ جی ءُ --	----	ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥
منمُکھ کرنْ پلاو کرِ بھرمے سبھِ اَئُکھدھ دارُو لاءِ جی ءُ --	----	ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥
جِس کی وستُ پرَبھُ لئے سُیامی جن اُبرے سبدُ کماءِ جی ءُ --	----	ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥

جگِ مرنْ ن بھائیا نِت آپُ لُکائیا
مت جمُ پکرےَ لےَ جاءِ جی ءُ --2--

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ
ਮਤ ਜਮੁ ਪਕਰੈ ਲੈ ਜਾਇ ਜੀਉ ॥੨॥

دھُرِ مرنْ لِکھائیا گُرمُکھِ سوہائیا
جن اُبرے ہر ہرِ دھِیانِ جی ءُ --

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ
ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥

ہرِ سوبھا پائی ہرِ نامِ وڈِیائی
ہرِ درگہ پَیدھے جانِ جی ءُ --

ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ
ਹਰਿ ਦਰਗਹ ਪੈਧੇ ਜਾਨਿ ਜੀਉ ॥

ہرِ درگہ پَیدھے ہرِ نامےَ سِیدھے
ہرِ نامےَ تے سُکھُ پائِیا --

ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ
ਹਰਿ ਨਾਮੈ ਤੇ ਸੁਖੁ ਪਾਇਆ ॥

جنم مرنْ دووےَ دُکھ میٹے
ہرِ رامےَ نامِ سمائِیا --

ਜਨਮ ਮਰਣ ਦੋਵੈ ਦੁਖ ਮੇਟੇ
ਹਰਿ ਰਾਮੈ ਨਾਮਿ ਸਮਾਇਆ ॥

ہرِ جن پرّبھُ رلِ ایکو ہوئے
ہرِ جن پرّبھُ ایک سمانِ جی ءُ --

ਹਰਿ ਜਨ ਪ੍ਰਭੁ ਰਲਿ ਏਕੋ ਹੋਏ
ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥

دھُرِ مرنْ لِکھائیا گُرمُکھِ سوہائیا
جن اُبرے ہر ہرِ دھِیانِ جی ءُ --3--

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ
ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥

جگُ اُپجےَ بنسےَ بِنسِ بناسےَ
لگِ گُرمُکھِ استھِرُ ہوءِ جی ءُ --

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ
ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥

گُرُ منّترُ درِڑائے ہرِ رسکِ رسائے
ہرِ انمّرِتُ ہرِ مُکھِ چوءِ جی ءُ --

ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ
ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥

ہرِ انّمرِت رسُ پائِیا مُیا جِیوائِیا پھِرِ باہُڑِ مرنڻُ ن ہوئی --	----	ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥
ہرِ ہرِ نامُ امرپدُ پائِیا ہرِ نامِ سماوے سوئی --	----	ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥
جن نانک نامُ ادھارُ ٹیک ہے بِنُ ناوے اورُ ن کوءِ جی ءُ --	----	ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥
جگُ اُپجے بنسے بِنسِ بِناسے لگِ گُرمُکھِ استھِرُ ہوءِ جی ءُ --13--6--4--	----	ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
آسا مہلا[1] 4 چھنّت -- | محلا[1]-	Page# [448]	ਆਸਾ ਮਹਲਾ ੪ ਛੰਤ ॥
وڈا میرا گوِنّدُ اگم اگوچرُ آدِ نِرنّجنُ نِرنّکارُ جی ءُ --	----	ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥
تا کی گتِ کہی ن جائی امِتِ وڈِیائی میرا گوِنّدُ الکھ اپار جی ءُ --	----	ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥
گوِنّدُ الکھ اپارُ اپرنّپرُ آپُ آپڻا جاڻے --	----	ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥
کِیا اِہ جنّت وِچارے کہِیئہِ جو تُدھُ آکھِ وکھاڻے --	----	ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

جِس نوٗ ندرِ کرہِ توٗنّ اپݨی
سو گُرمُکھِ کرے وِیچارُ جی ءُ --

ਜਿਸ ਨੋ ਨਦਰਿ ਕਰਹਿ ਤੂੰ ਅਪਣੀ
ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

وڈا میرا گووِنّدُ اگم اگوچرُ
آدِ نِرنّجنُ نِرنّکارُ جی ءُ --1--

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ
ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

توٗنّ آدِ پُرکھُ اپرنّپرُ کرتا
تیرا پارُ ن پائِیا جاءِ جی ءُ --

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ
ਤੇਰਾ ਪਾਰੁ ਨ ਪਾਇਆ ਜਾਇ ਜੀਉ ॥

توٗنّ گھٹ گھٹ انّترِ سرب نِرنّترِ
سبھ مہِ رہِیا سماءِ جی ءُ --

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ
ਸਭ ਮਹਿ ਰਹਿਆ ਸਮਾਇ ਜੀਉ ॥

گھٹ انّترِ پاربرّہمُ پریسرُ
تا کا انّتُ ن پائِیا --

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ
ਤਾ ਕਾ ਅੰਤੁ ਨ ਪਾਇਆ ॥

تِسُ روٗپُ ن ریکھ اِدسٹُ اگوچرُ
گُرمُکھِ الکھُ لکھائِیا --

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ
ਗੁਰਮੁਖਿ ਅਲਖੁ ਲਖਾਇਆ ॥

سدا انّندِ رہےَ دِنُ راتی
سہجے نامِ سماءِ جی ءُ --

ਸਦਾ ਅਨੰਦਿ ਰਹੈ ਦਿਨੁ ਰਾਤੀ
ਸਹਜੇ ਨਾਮਿ ਸਮਾਇ ਜੀਉ ॥

توٗنّ آدِ پُرکھُ اپرنّپرُ کرتا
تیرا پارُ ن پائِیا جاءِ جی ءُ --2--

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ
ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

توٗنّ ستِ پریسرُ سدا اِبناسی
ہرِ ہرِ گُݨی نِدھانُ جی ءُ --

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ
ਹਰਿ ਹਰਿ ਗੁਣੀ ਨਿਧਾਨੁ ਜੀਉ ॥

ہرِ ہرِ پربھُ ایکو اورُ ن کوئی
توُنّ آپے پُرکھُ سُجانُ جی ءُ --

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ
ਤੂੰ ਆਪੇ ਪੁਰਖੁ ਸੁਜਾਨੁ ਜੀਉ ॥

پُرکھُ سُجانُ توُنّ پردھانُ
تُدھُ جیوڈُ اورُ ن کوئی --

ਪੁਰਖੁ ਸੁਜਾਨੁ ਤੂੰ ਪਰਧਾਨੁ
ਤੁਧੁ ਜੇਵਡੁ ਅਵਰੁ ਨ ਕੋਈ ॥

تیرا سبدُ سبھُ توُنّہے ورتہِ
توُنّ آپے کرہِ سُ ہوئی --

ਤੇਰਾ ਸਬਦੁ ਸਭੁ ਤੂੰਹੈ ਵਰਤਹਿ
ਤੂੰ ਆਪੇ ਕਰਹਿ ਸੁ ਹੋਈ ॥

ہرِ سبھ مہِ روِیا ایکو سوئی
گُرمُکھِ لکھِیا ہرِ نامُ جی ءُ --

ਹਰਿ ਸਭ ਮਹਿ ਰਵਿਆ ਏਕੋ ਸੋਈ
ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

توُنّ ستِ پرمیسرُ سدا ابِناسی
ہرِ ہرِ گُنی ندھانُ جی ءُ --3--

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ
ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

سبھُ توُنّہے کرتا سبھ تیری وڈِیائی
جِ ءُ بھاوے تِوے چلاءِ جی ءُ --

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ
ਜਿਉ ਭਾਵੈ ਤਿਵੈ ਚਲਾਇ ਜੀਉ ॥

تُدھُ آپے بھاوے تِوے چلاوہِ
سبھ تیرے سبدِ سماءِ جی ءُ --

ਤੁਧੁ ਆਪੇ ਭਾਵੈ ਤਿਵੈ ਚਲਾਵਹਿ
ਸਭ ਤੇਰੈ ਸਬਦਿ ਸਮਾਇ ਜੀਉ ॥

سبھ سبدِ سماوے جاں تُدھُ بھاوے
تیرے سبدِ وڈِیائی --

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ
ਤੇਰੈ ਸਬਦਿ ਵਡਿਆਈ ॥

گُرمُکھِ بُدھِ پائیئےَ آپُ گوائیئےَ
سبدے رہِیا سمائی --

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ
ਸਬਦੇ ਰਹਿਆ ਸਮਾਈ ॥

تیرا سبدُ اگوچرُ گرمُکھِ پائیئےَ نانک نامِ سماءِ جیءُ ۔۔	----	ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥
سبھُ تونْہےَ کرتا سبھ تیری وڈِیائی جِءُ بھاوےَ تِوےَ چلاءِ جیءُ ۔۔14۔۔7۔۔4۔۔	----	ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥
ੴ ستِگُر پْرسادِ ۔۔	----	ੴ ਸਤਿਗੁਰ ਪ੍ਰਸਾਦਿ ॥
آسا مہلا[1] 4 چھنّت گھرُ 4 ۔۔ | [1]محلا۔	----	ਆਸਾ ਮਹਲਾ ੪ ਛੰਤ ਘਰੁ ੪ ॥
ہرِ انّمْرِت بھِنّنے لوئِنا منُ پْریمِ رتنّنا رام راجے ۔۔	----	ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
منُ رامِ کسوٹی لائِیا کنّچنُ سوِنّنا ۔۔	----	ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
گُرمُکھِ رنّگِ چلولِیا میرا منُ تنو بھِنّنا ۔۔	----	ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
جنُ نانکُ مُسکِ[1] جھکولِیا سبھُ جنمُ دھنُ دھنّنا ۔۔1۔۔ | [1]مُشکِ۔	Page# [449]	ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
ہرِ پْریم بانْی منُ مارِیا انْیِیالے انْیِیا رام راجے ۔۔	----	ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
جِسُ لاگی پیر پِرنّم کی سو جانْے جرِییا ۔۔	----	ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥

جیون مُکت سو آکھیۓ مرِ جیوے مرِییا --	----	ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
جن نانک ستِگرُ میلِ ہرِ جگ دُترُ ترِییا --2--	----	ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
ہم مُورکھ مُگدھ سرݨاگتی مِلُ گووِنّد رنّگا رام راجے --	----	ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
گُرِ پُورے ہرِ پائِیا ہرِ بھگتِ اِک منّگا --	----	ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
میرا منُ تنُ سبدِ وِگاسِیا جپ انت ترنّگا --	----	ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
مِلِ سنّت جنا ہرِ پائِیا نانک ستسنّگا --3--	----	ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
دِین دئِیال سُݨِ بینتی ہرِ پرّبھ ہرِ رائِیا رام راجے --	----	ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ہءُ ماگءُ سرݨِ ہرِ نام کی ہرِ ہرِ مُکھِ پائِیا --	----	ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
بھگتِ وچھلُ ہرِ بِردُ ہے ہرِ لاج رکھائِیا --	----	ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥

جنُ نانکُ سرنٹاگتی
ہرِ نامِ ترائِیا --4--8--15--

ਜਨੁ ਨਾਨਕੁ ਸਰਣਾਗਤੀ
ਹਰਿ ਨਾਮਿ ਤਰਾਇਆ ॥੪॥੮॥੧੫॥

آسا مہلا[1] 4 -- | محلا[1]-

ਆਸਾ ਮਹਲਾ ੪ ॥

گُرمکھِ ڈھونڈّھِ ڈھوڈھیدِیا
ہرِ سجنُ لدھا رام راجے --

ਗੁਰਮੁਖਿ ਢੂੰਢਿ ਢੂਢੇਦਿਆ
ਹਰਿ ਸਜਣੁ ਲਧਾ ਰਾਮ ਰਾਜੇ ॥

کنّچن کائِیا کوٹ گڑ
وِچ ہرِ ہرِ سِدھا --

ਕੰਚਨ ਕਾਇਆ ਕੋਟ ਗੜ
ਵਿਚਿ ਹਰਿ ਹਰਿ ਸਿਧਾ ॥

ہرِ ہرِ ہیرا رتنُ ہےَ
میرا منُ تنُ وِدھا --

ਹਰਿ ਹਰਿ ਹੀਰਾ ਰਤਨੁ ਹੈ
ਮੇਰਾ ਮਨੁ ਤਨੁ ਵਿਧਾ ॥

دھُرِ بھاگ وڈّے ہرِ پائِیا
نانک رسِ گُدھا --1--

ਧੁਰਿ ਭਾਗ ਵਡੇ ਹਰਿ ਪਾਇਆ
ਨਾਨਕ ਰਸਿ ਗੁਧਾ ॥੧॥

پنّتھُ دساوا نِت کھڑی
مُندھ جوبنِ بالی رام راجے --

ਪੰਥੁ ਦਸਾਵਾ ਨਿਤ ਖੜੀ
ਮੁੰਧ ਜੋਬਨਿ ਬਾਲੀ ਰਾਮ ਰਾਜੇ ॥

ہرِ ہرِ نامُ چیتاءِ گُر
ہرِ مارگِ چالی --

ਹਰਿ ਹਰਿ ਨਾਮੁ ਚੇਤਾਇ ਗੁਰ
ਹਰਿ ਮਾਰਗਿ ਚਾਲੀ ॥

میرےَ منِ تنِ نامُ آدھارُ ہےَ
ہئُمےَ بِکھُ جالی --

ਮੇਰੈ ਮਨਿ ਤਨਿ ਨਾਮੁ ਆਧਾਰੁ ਹੈ
ਹਉਮੈ ਬਿਖੁ ਜਾਲੀ ॥

جن نانک ستِگُرُ میلِ ہرِ
ہرِ مِلیا بنوالی --2--

ਜਨ ਨਾਨਕ ਸਤਿਗੁਰੁ ਮੇਲਿ ਹਰਿ
ਹਰਿ ਮਿਲਿਆ ਬਨਵਾਲੀ ॥੨॥

گُرمُکھِ پِیارے آءِ مِلُ مےَ چِرِی وِچھُنّے رام راجے --	----	ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥
میرا منُ تنُ بہُتُ بَیراگِیا ہرِ نَیݨ رسِ بھِنّے --	----	ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
مےَ ہرِ پ٘ربھُ پِیارا دسِ گُرُ مِلِ ہرِ منُ منّے --	----	ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥
ہءُ مُورکھُ کارےَ لائِیا نانکُ ہرِ کنّمے --3--	----	ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥
گُر انّم٘رِت بھِنّنی دیہُری انّم٘رِتُ بُرکے رام راجے --	----	ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥
جِنا گُربانْڑی منِ بھائِیا انّم٘رِتِ چھکِ چھکے --	----	ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥
گُرُ تُٹھےَ ہرِ پائِیا چُوکے دھک دھکے --	----	ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥
ہرِ جنُ ہرِ ہرِ ہوئِیا نانکُ ہرِ اِکے --4--9--16--	----	ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥
آسا مہلا[1] 4 -- | [1]محلا-	----	ਆਸਾ ਮਹਲਾ ੪ ॥
ہرِ انّم٘رِت بھگتِ بھنّڈار ہےَ گُر ستِگُر پاسے رام راجے --	----	ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥

گُرُ ستِگُرُ سچا ساہُ ہےَ
سِکھ دےۓ ہرِ راسے ۔۔

ਗੁਰੁ ਸਤਿਗੁਰੁ ਸਚਾ ਸਾਹੁ ਹੈ
ਸਿਖ ਦੇਇ ਹਰਿ ਰਾਸੇ ॥

دھنُ دھنّنُ ونْجارا ونْجُ ہےَ
گُرُ ساہُ ساباسے ۔۔

ਧਨੁ ਧੰਨੁ ਵਣਜਾਰਾ ਵਣਜੁ ਹੈ
ਗੁਰੁ ਸਾਹੁ ਸਾਬਾਸੇ ॥

جنُ نانکُ گُرُ تِنّھی پائِیا
جِن دھُرِ لِکھتُ لِلاٹِ لِکھاسے ۔۔1۔۔

ਜਨੁ ਨਾਨਕੁ ਗੁਰੁ ਤਿਨ੍ਹੀ ਪਾਇਆ
ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

سچُ ساہُ ہمارا تُونّ دھنْڑی
سبھُ جگتُ ونْجارا رام راجے ۔۔

ਸਚੁ ਸਾਹੁ ਹਮਾਰਾ ਤੂੰ ਧਣੀ
ਸਭੁ ਜਗਤੁ ਵਣਜਾਰਾ ਰਾਮ ਰਾਜੇ ॥

سبھ بھانْڈے تُدھےَ ساجِیا
وِچ وستُ ہرِ تھارا ۔۔

ਸਭ ਭਾਂਡੇ ਤੁਧੈ ਸਾਜਿਆ
ਵਿਚਿ ਵਸਤੁ ਹਰਿ ਥਾਰਾ ॥

جو پاوہِ بھانْڈے وِچِ وستُ سا نکلےَ
کِیا کوئی کرے ویچارا ۔۔

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ
ਕਿਆ ਕੋਈ ਕਰੇ ਵੇਚਾਰਾ ॥

جن نانک کءُ ہرِ بکھسِیا[1]
ہرِ بھگتِ بھنّڈارا ۔۔2۔۔ | [1]بخشِیا۔
Page#
[450]
ਜਨ ਨਾਨਕ ਕਉ ਹਰਿ ਬਖਸਿਆ
ਹਰਿ ਭਗਤਿ ਭੰਡਾਰਾ ॥੨॥

ہم کِیا گُنْڑ تیرے وِتھرہ سُیامی
تُونّ اپر اپارو رام راجے ۔۔

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ
ਤੂੰ ਅਪਰ ਅਪਾਰੋ ਰਾਮ ਰਾਜੇ ॥

ہرِ نامُ سالاہہ[1] دِنُ راتِ
ایہا آس آدھارو ۔۔ | [1]سالاحہ۔

ਹਰਿ ਨਾਮੁ ਸਾਲਾਹਹ ਦਿਨੁ ਰਾਤਿ
ਏਹਾ ਆਸ ਆਧਾਰੋ ॥

ہم مُورکھ کِچھُوء ن جانْہا کِو پاوہ پارو --	----	ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥
جنُ نانکُ ہرِ کا داسُ ہے ہرِ داس پنِہارو --3--	----	ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥
جِءُ بھاوے تِءُ راکھِ لَے ہم سرنِ پّربھ آئے رام راجے --	----	ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥
ہم بھُولِ وِگاڑہ دِنسُ راتِ ہرِ لاج رکھائے --	----	ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥
ہم بارِک تُونَ گُرُ پِتا ہے دے مت سمجھائے --	----	ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥
جنُ نانکُ داسُ ہرِ کانْڈھِیا ہرِ پیَج رکھائے --4--10--17--	----	ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥
آسا مہلا[1] 4 -- | محلا[1]	----	ਆਸਾ ਮਹਲਾ ੪ ॥
جِن مستکِ دھُرِ ہرِ لِکھِیا تِنا ستِگُرُ مِلِیا رام راجے --	----	ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥
اگِیانُ اندھیرا کٹِیا گُر گِیانُ گھٹِ بلِیا --	----	ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ہرِ لدھا رتنُ پدارتھو پھِرِ بہُڑِ ن چلِیا --	----	ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

جن نانکؑ نامُ آرادھِیا آرادھِ ہرِ مِلیا ۔۔1۔۔	----	ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥
جِنی اَیسا ہرِ نامُ ن چیتِئو سے کاہے جگِ آئے رام راجے ۔۔	----	ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥
اِہُ مانُڑس جنمُ دُلنّبھُ ہےَ نام بِنا بِرتھا سبھُ جائے ۔۔	----	ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
ہُنڑِ وتےَ ہرِ نامُ ن بیجِئو اگےَ بھُکھا کِیا کھائے ۔۔	----	ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥
منمُکھا نوُ پھِرِ جنمُ ہےَ نانکؑ ہرِ بھائے ۔۔2۔۔	----	ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥
تُوںّ ہرِ تیرا سبھُ کوُ سبھِ تُدھُ اُپائے رام راجے ۔۔	----	ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥
کِچھُ ہاتھِ کِسےَ دےَ کِچھُ ناہی سبھِ چلہِ چلائے ۔۔	----	ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥
جِنّہ تُوںّ میلہِ پیارے سے تُدھُ مِلہِ جو ہرِ منِ بھائے ۔۔	----	ਜਿਨ੍ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥
جن نانکؑ سِتگُرُ بھیٹِیا ہرِ نامِ ترائے ۔۔3۔۔	----	ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

کوئی گاوے راگی نادی بیدی بہُ بھاتِ کرِ نہی ہرِ ہرِ بھیجے رام راجے --	----	ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
جِنا انّترِ کپٹُ وِکارُ ہےَ تِنا روءِ کِیا کیجے --	----	ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ہرِ کرتا سبھُ کِچھُ جانڈا سِرِ روگ ہتھُ دِیجے --	----	ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
جِنا نانک گُرمُکھِ ہِردا سُدھُ ہےَ ہرِ بھگتِ ہرِ لیجے --4--11--18--	----	ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥
آسا مہلا[1] 4 -- | محلا[1]	----	ਆਸਾ ਮਹਲਾ ੪ ॥
جِن انّترِ ہرِ ہرِ پ٘رِیتِ ہےَ تے جن سُگھڑ سِیانے رام راجے --	----	ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
جے باہرہُ بھُلِ چُکِ بولدے بھی کھرے ہرِ بھانے --	----	ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ہرِ سنّتا نو ہورُ تھاءُ ناہی ہرِ مانُ نِمانے --	----	ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
جن نانک نامُ دِیبانُ ہےَ ہرِ تانُ ستانے --1--	----	ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

جتھےَ جاۓ بہےَ میرا ستِگُرُو
سو تھانُ سُہاوا رام راجے --

ਜਿਥੈ ਜਾਇ ਬਹੈ ਮੇਰਾ ਸਤਿਗੁਰੂ
ਸੋ ਥਾਨੁ ਸੁਹਾਵਾ ਰਾਮ ਰਾਜੇ ॥

گُرسِکھِیں سو تھانُ بھالیا
لےَ دھُورِ مُکھِ لاوا --

ਗੁਰਸਿਖੀ ਸੋ ਥਾਨੁ ਭਾਲਿਆ
ਲੈ ਧੂਰਿ ਮੁਖਿ ਲਾਵਾ ॥

گُرسِکھا کی گھال تھاۓ پئی
جِن ہرِ نامُ دھیاوا --

ਗੁਰਸਿਖਾ ਕੀ ਘਾਲ ਥਾਇ ਪਈ
ਜਿਨ ਹਰਿ ਨਾਮੁ ਧਿਆਵਾ ॥

جِنّہ نانکُ ستِگُرُ پُوجِیا
تِن ہرِ پُوج کراوا --2--

ਜਿਨ੍ ਨਾਨਕੁ ਸਤਿਗੁਰੁ ਪੂਜਿਆ
ਤਿਨ ਹਰਿ ਪੂਜ ਕਰਾਵਾ ॥੨॥

گُرسِکھا منِ ہرِ پرِّیتِ ہےَ
ہرِ نام ہرِ تیری رام راجے --

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ
ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥

کرِ سیوہِ پُورا ستِگُرُو
بھُکھ جاۓ لہِ میری --

Page#
[451]

ਕਰਿ ਸੇਵਹਿ ਪੂਰਾ ਸਤਿਗੁਰੂ
ਭੁਖ ਜਾਇ ਲਹਿ ਮੇਰੀ ॥

گُرسِکھا کی بھُکھ سبھ گئی
تِن پِچھےَ ہور کھاۓ گھنیری --

ਗੁਰਸਿਖਾ ਕੀ ਭੁਖ ਸਭ ਗਈ
ਤਿਨ ਪਿਛੈ ਹੋਰ ਖਾਇ ਘਨੇਰੀ ॥

جن نانک ہرِ پُنّنُ بیجِیا
پھِرِ توٹِ ن آوےَ ہرِ پُنّن کیری --3--

ਜਨ ਨਾਨਕ ਹਰਿ ਪੁੰਨੁ ਬੀਜਿਆ
ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥

گُرسِکھا منِ وادھائِیا
جِن میرا ستِگُرُو ڈِٹھا رام راجے --

ਗੁਰਸਿਖਾ ਮਨਿ ਵਾਧਾਈਆ
ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥

کوئی کرِ گل سُنٰاوے ہرِ نام کی سو لگے گرسِکھا منِ مِٹھا --	----	ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
ہرِ درگہ گرسِکھ پینائیئہِ جِنّہا میرا ستِگرُ تُٹھا --	----	ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਾ ਮੇਰਾ ਸਤਿਗੁਰੁ ਤੁਠਾ ॥
جن نانکُ ہرِ ہرِ ہوئیا ہرِ ہرِ منِ وُٹھا --4--12--19--	----	ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥
آسا مہلا[1] 4 -- | محلا[1]-	----	ਆਸਾ ਮਹਲਾ ੪ ॥
جِنّہا بھیٹیا میرا پُورا ستِگرُو تِن ہرِ نامُ دِرڑاوے رام راجے --	----	ਜਿਨ੍ਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥
تِس کی تِرسنا بھُکھ سبھ اُترے جو ہرِ نامُ دھیاوے --	----	ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥
جو ہرِ ہرِ نامُ دھیائِدے تِنّہ جمُ نیڑِ ن آوے --	----	ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ ਜਮੁ ਨੇੜਿ ਨ ਆਵੈ ॥
جن نانک کءُ ہرِ کرِپا کرِ نِت جپے ہرِ نامُ ہرِ نامِ تراوے --1--	----	ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥
جِنی گرُمُکھِ نامُ دھیائیا تِنا پھِرِ بِگھنُ ن ہوئی رام راجے --	----	ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥
جِنی ستِگرُ پرُکھُ منائیا تِن پوجے سبھ کوئی --	----	ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥

جِنّہی سَتِگُرُ پِیارا سیوِیا تِنّہا سُکھُ سد ہوئی --	----	ਜਿਨ੍ੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਾ ਸੁਖੁ ਸਦ ਹੋਈ ॥
جِنّہا نانکُ سَتِگُرُ بھیٹِیا تِنّہا مِلیا ہرِ سوئی --2--	----	ਜਿਨ੍ਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਾ ਮਿਲਿਆ ਹਰਿ ਸੋਈ ॥੨॥
جِنّہا انّترِ گُرمُکھِ پّرِیتِ ہےَ تِنّہ ہرِ رکھنّہارا رام راجے --	----	ਜਿਨ੍ਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ ਹਰਿ ਰਖਣਹਾਰਾ ਰਾਮ ਰਾਜੇ ॥
تِنّہ کی نِنّدا کوئی کِیا کرے جِنّہ ہرِ نامُ پِیارا --	----	ਤਿਨ੍ ਕੀ ਨਿੰਦਾ ਕੋਈ ਕਿਆ ਕਰੇ ਜਿਨ੍ ਹਰਿ ਨਾਮੁ ਪਿਆਰਾ ॥
جِن ہرِ سیتی منُ مانِیا سبھ دُسٹ جھکھ مارا --	----	ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥
جن نانکُ نامُ دھِیائِیا ہرِ رکھنّہارا --3--	----	ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥
ہرِ جُگُ جُگُ بھگت اُپائِیا پَیج رکھدا آئِیا رام راجے --	----	ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
ہرناکھسُ دُسٹُ ہرِ مارِیا پّرہلادُ ترائِیا --	----	ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
اہنّکارِییا نِنّدکا پِٹھِ دےءِ نامدےءُ مُکھِ لائِیا --	----	ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

جن نانک اَیسا ہرِ سیوِیا انّتِ لئے چھڈاِئیا ۔۔4۔۔13۔۔20۔۔	----	ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
آسا مہلا[1] 4 چھنّت گھرُ 5 | محلا[1]۔	----	ਆਸਾ ਮਹਲਾ ੪ ਛੰਤ ਘਰੁ ੫
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
میرے من پردیسی وے پِیارے آءُ گھرے ۔۔	----	ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
ہرِ گرُو مِلاوہُ میرے پِیارے گھرِ وسےَ ہرے ۔۔	----	ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
رنّگِ رلِیا ماݨہُ میرے پِیارے ہرِ کِرپا کرے ۔۔	----	ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
گرُ نانکُ تُٹھا میرے پِیارے میلے ہرے ۔۔1۔۔	----	ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥
مےَ پّریمُ ن چاکھِیا میرے پِیارے بھاءُ کرے ۔۔	----	ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥
منِ ت٘رِسنا ن بُجھی میرے پِیارے نِت آس کرے ۔۔	----	ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥
نِت جوبنُ جاوےَ میرے پِیارے جمُ ساس ہِرے ۔۔	----	ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥

بھاگ منٹی سوہاگنِ میرے پِیارے نانک ہرِ اُرِ دھارے --2--	----	ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥
پِر رتِئڑے مَیڈّے لوئِنڑ میرے پِیارے چاتّرِک بُونّد جِوے --	Page# [452]	ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥
منُ سِیتلُ ہویا میرے پِیارے ہرِ بُونّدپِیوے --	----	ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥
تنِ بِرہُ جگاوے میرے پِیارے نِید ن پوے کِوے --	----	ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥
ہرِ سجنڑُ لدھا میرے پِیارے نانک گُرُو لِوے --3--	----	ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥
چڑِ چیتُ بسنّتُ میرے پِیارے بھلیء رُتے --	----	ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥
پِر باجھڑِئہُ میرے پِیارے آگنڑِ دھُوڑِ لُتے --	----	ਪਿਰ ਬਾਝੜਿਅਹੁ ਮੇਰੇ ਪਿਆਰੇ ਆਗਣਿ ਧੂੜਿ ਲੁਤੇ ॥
منِ آس اُڈِینڑی میرے پِیارے دُءِ نَین جُتے --	----	ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥
گُر نانکُ دیکھِ وِگسی میرے پِیارے جِءُ مات سُتے --4--	----	ਗੁਰ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥

ہر کِیا کتھا کہاݨیا میرے پِیارے
سِتگُرو سُنائِیا --

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ
ਸਤਿਗੁਰੂ ਸੁਣਾਈਆ ॥

گُر وِٹڑِئہ ہءُ گھولی میرے پِیارے
جِن ہرِ میلائِیا --

ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ
ਜਿਨਿ ਹਰਿ ਮੇਲਾਈਆ ॥

سبھِ آسا ہرِ پُورِییا میرے پِیارے
من چِندِئڑا پھلُ پائِیا --

ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ
ਮਨਿ ਚਿੰਦਿਅੜਾ ਫਲੁ ਪਾਇਆ ॥

ہرِ تُٹھڑا میرے پِیارے
جنُ نانکُ نامِ سمائِیا --5--

ਹਰਿ ਤੁਠੜਾ ਮੇਰੇ ਪਿਆਰੇ
ਜਨੁ ਨਾਨਕੁ ਨਾਮਿ ਸਮਾਇਆ ॥੫॥

پِیارے ہر بِنُ پرّیمُ ن کھیلسا --

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥

کِءُ پائی گُرُ جِتُ لگِ پِیارا دیکھسا --

ਕਿਉ ਪਾਈ ਗੁਰੁ
ਜਿਤੁ ਲਗਿ ਪਿਆਰਾ ਦੇਖਸਾ ॥

ہر داتڑے میلِ گُرو
مُکھِ گُرمُکھِ میلسا --

ਹਰਿ ਦਾਤੜੇ ਮੇਲਿ ਗੁਰੂ
ਮੁਖਿ ਗੁਰਮੁਖਿ ਮੇਲਸਾ ॥

گُرُ نانکُ پائِیا میرے پِیارے
دھُرِ مستکِ لیکھُ سا

ਗੁਰੁ ਨਾਨਕੁ ਪਾਇਆ ਮੇਰੇ ਪਿਆਰੇ
ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

--21--14--6--

ੴ سِتگُر پرّسادِ --

ੴ ਸਤਿਗੁਰ ਪ੍ਰਸਾਦਿ ॥

راگُ آسا مہلا[1] 5 چھنّت گھرُ 1 -- | محلا[1]-

ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥

اندو انڈ گھݨا
مےَ سو پرّبھ ڈِیٹھا رام --

ਅਨਦੋ ਅਨਦੁ ਘਣਾ
ਮੈ ਸੋ ਪ੍ਰਭੁ ਡੀਠਾ ਰਾਮ ॥

چاکھڑا چاکھڑا مےَ ہرِ رسُ میٹھا رام --	ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
ہرِ رسُ میٹھا من مہِ وُوٹھا ستگُرُ تُوٹھا سہجُ بھئِیا --	ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
گرِہُ وسِ آئِیا منّگلُ گائِیا پنّچ دُسٹ اوءِ بھاگِ گئِیا --	ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
سِیتل آگھانْے انّمرِت بانْے ساجن سنّت بسِیٹھا --	ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
کہُ نانک ہرِ سِءُ منُ مانِیا سو پرّبھُ نیَنْی ڈِیٹھا --1--	ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥
سوہِئڑے سوہِئڑے میرے بنّک دُیارے رام --	ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
پاہُنڑے پاہُنڑے میرے سنّت پیارے رام --	ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
سنّت پیارے کارج سارے نمسکار کرِ لگے سیوا --	ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
آپے جاجی آپے ماجی آپِ سُیامی آپِ دیوا --	ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥

اپنّا کارج آپِ سوارے آپے دھارن دھارے --	----	ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
کہُ نانک سہُ گھر مہِ بَیٹھا سوہے بنّک دُیارے --2--	----	ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥
نو نِدھے نءُ نِدھے میرے گھر مہِ آئی رام --	----	ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
سبھُ کِچھُ مےَ سبھُ کِچھُ پائِیا نامُ دھِیائی رام --	----	ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
نامُ دھِیائی سدا سکھائی سہج سُبھائی گوِنّدا --	----	ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
گنّت مِٹائی چُوکی دھائی کدے ن وِیاپےَ من چِنّدا --	----	ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
گوِنّد گاجے انہد واجے اچرج سوبھ بنّائی --	----	ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
کہُ نانک پِرُ میرے سنّگے تا مےَ نو نِدھِ پائی --3--	----	ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥
سرسِئڑے سرسِئڑے میرے بھائی سبھ مِیتا رام --	----	ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥

بِکھمو بِکھمُ اکھاڑا مےَ گُر مِل جِیتا رام --	Page# [453]	ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
گُر مِل جِیتا ہر ہر کِیتا تُوٹی بھِیتا بھرم گڑا --	----	ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
پائِیا کھجانا[1] بہُتُ نِدھانا سانٹھ میری آپ کھڑا -- | [1]خزانا-	----	ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
سوئی سُگیانا سو پردھانا جو پّربھ اپنا کِیتا --	----	ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
کہُ نانک جاں وِل سُیامی تا سرسے بھائی مِیتا --4--1--	----	ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
اکتھا ہر اکتھ کتھا کِچھُ جاءِ ن جانڑی رام --	----	ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
سُر نر سُر نر مُن جن سہج وکھانڑی رام --	----	ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥
سہجے وکھانڑی امِرءُ بانڑی چرنڑ کمل رنّگ لائِیا --	----	ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
جپ ایکُ الکھُ پّربھُ نرنّجنُ من چِنّدِیا پھلُ پائِیا --	----	ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥

تِجِ مانُ موہُ وِکارُ دُوجا
جوتی جوت سمائی --

ਤਜਿ ਮਾਨੁ ਮੋਹੁ ਵਿਕਾਰੁ ਦੂਜਾ
ਜੋਤੀ ਜੋਤਿ ਸਮਾਣੀ ॥

بِنونّتِ نانک گُر پّرسادی
سدا ہرِ رنّگُ مانی --1--

ਬਿਨਵੰਤਿ ਨਾਨਕ ਗੁਰ ਪ੍ਰਸਾਦੀ
ਸਦਾ ਹਰਿ ਰੰਗੁ ਮਾਣੀ ॥੧॥

ہرِ سنّتا ہرِ سنّت سجن
میرے مِیت سہائی رام --

ਹਰਿ ਸੰਤਾ ਹਰਿ ਸੰਤ ਸਜਨ
ਮੇਰੇ ਮੀਤ ਸਹਾਈ ਰਾਮ ॥

وڈبھاگی وڈبھاگی
ستسنّگتِ پائی رام --

ਵਡਭਾਗੀ ਵਡਭਾਗੀ
ਸਤਸੰਗਤਿ ਪਾਈ ਰਾਮ ॥

وڈبھاگی پائے نامُ دھِیائے
لاتھے دُوکھ سنّتاپے --

ਵਡਭਾਗੀ ਪਾਏ ਨਾਮੁ ਧਿਆਏ
ਲਾਥੇ ਦੂਖ ਸੰਤਾਪੈ ॥

گُر چرنی لاگے بھّرم بھءُ بھاگے
آپُ مِٹائِیا آپے --

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ
ਆਪੁ ਮਿਟਾਇਆ ਆਪੈ ॥

کرِ کرِپا میلے پّربھِ اپُنے
وِچھُڑِ کتہِ ن جائی --

ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ
ਵਿਛੁੜਿ ਕਤਹਿ ਨ ਜਾਈ ॥

بِنونّتِ نانک داسُ تیرا
سدا ہرِ سرنائی --2--

ਬਿਨਵੰਤਿ ਨਾਨਕ ਦਾਸੁ ਤੇਰਾ
ਸਦਾ ਹਰਿ ਸਰਣਾਈ ॥੨॥

ہرِ درے ہرِ درِ سوہنِ
تیرے بھگت پیارے رام --

ਹਰਿ ਦਰੇ ਹਰਿ ਦਰਿ ਸੋਹਨਿ
ਤੇਰੇ ਭਗਤ ਪਿਆਰੇ ਰਾਮ ॥

واری تِن واری جاوا سد بلِہارے رام --	----	ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥
سد بلِہارے کرِ نمسکارے جِن بھیٹّت پّربھُ جاتا --	----	ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥
گھٹِ گھٹِ روِ رہِیا سبھ تھائی پُورن پُرکھُ بِدھاتا --	----	ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥
گرُ پُورا پائِیا نامُ دھِیائِیا جُوئےَ جنمُ ن ہارے --	----	ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥
بِنونّتِ نانک سرنِٹ تیری راکھُ کِرپا دھارے --3--	----	ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥
بیئنّتا بیئنّت گُنٹ تیرے کیتک گاوا رام --	----	ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
تیرے چرنّا تیرے چرنٹ دھُوڑِ وڈبھاگی پاوا رام --	----	ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥
ہرِ دھُوڑی نّہائیئےَ مَیلُ گوائیئےَ جنم مرنٹ دُکھ لاتھے --	----	ਹਰਿ ਧੂੜੀ ਨ੍ਹਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥
انّترِ باہرِ سدا ہدُورے[1] پرمیسرُ پّربھُ ساتھے --	----	ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥

[1] حدُورے-

مٹے دُوکھ کلِیانڑ کیِرتن بہُڑِ جوݨِ ن پاوا ـ ـ	----	ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥
بِنوںّتِ نانک گُر سرݨِ ترِیئَے آپݨے پّربھ بھاوا ـ ـ4ـ ـ2ـ ـ	----	ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥
آسا چھنّت مہلا[1] 5 گھرُ 4 | [1]محلا ـ	----	ਆਸਾ ਛੰਤ ਮਹਲਾ ੫ ਘਰੁ ੪
ੴ ستِگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
ہرِ چرن کمل منُ بیدھِیا کِچھُ آن ن مِیٹھا رام راجے ـ ـ	----	ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
مِلِ سںّتسںّگتِ آرادھِیا ہرِ گھٹِ گھٹے ڈِیٹھا رام راجے ـ ـ	----	ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
ہرِ گھٹِ گھٹے ڈِیٹھا انمّرِتو[1] وُوٹھا جنم مرن دُکھ ناٹھے ـ ـ | [1]انمّرِتو ـ	----	ਹਰਿ ਘਟਿ ਘਟੇ ਡੀਠਾ ਅੰਮ੍ਰਿਤੋ ਵੂਠਾ ਜਨਮ ਮਰਨ ਦੁਖ ਨਾਠੇ ॥
گُݨ نِدھِ گائِیا سبھ دُوکھ مِٹائِیا ہئُمےَ بِنسی گاٹھے ـ ـ	----	ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
پّرِءُ سہج سُبھائی چھوڈِ ن جائی منِ لاگا رںّگُ مجِیٹھا ـ ـ	Page# [454]	ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ہرِ نانک بیدھے چرن کمل کِچھُ آن ن مِیٹھا ـ ـ1ـ ـ	----	ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥

جِ ءُ راتی جلِ ماچھُلی تِ ءُ رام رسِ ماتے رام راجے --	----	ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
گُر پُورےَ اُپدیسِیا جِیون گتِ بھاتے رام راجے --	----	ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
جِیون گتِ سُیامی انّترجامی آپِ لیِۓ لڑِ لاۓ --	----	ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ہرِ رتن پدارتھو پرگٹو پُورنو چھوڈِ ن کتہُو جاۓ --	----	ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
پّربھُ سُگھرُ سرُوپُ سُجانُ سُیامی تا کی مٹےَ ن داتے --	----	ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
جل سنّگِ راتی ماچھُلی نانک ہرِ ماتے --2--	----	ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
چاتّرِکُ جاچےَ بُوٗنّد جِ ءُ ہرِ پّران ادھارا رام راجے --	----	ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
مالُ کھجِینا[1] سُت بھّرات مِیت سبھہُوںّ تے پِیارا رام راجے -- | [1]خزِینا-	----	ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
سبھہُوںّ تے پِیارا پُرکھُ نِرارا تا کی گتِ نہی جانئیۓ --	----	ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥

ہرِ ساسِ گِراسِ ن بِسرےَ کبھُونّ گُر سبدی رنّگُ ماݨیِئےَ --	----	ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
پّربھُ پُرکھُ جگجیِونو سنّت رسُ پِیونو جپِ بھرم موہ دُکھ ڈارا --	----	ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
چاتّرِکُ جاچےَ بُونّد جِءُ نانک ہرِپیارا --3--	----	ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
ملے نرائِݨ آپݨے مانور تھو پُورا رام راجے --	----	ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ڈھاٹھی بھیِتِ بھرنّم کی بھیٹت گُرُ سُورا رام راجے --	----	ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
پُورن گُر پاۓ پُربِ لِکھاۓ سبھ نِدھِ دِین دئِیالا --	----	ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
آدِ مدھِ انّتِ پّربھُ سوئی سُنّدر گُر گوپالا --	----	ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
سُوکھ سہج آننّد گھنیرے پتِت پاون سادھُو دھُورا --	----	ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ہرِ ملے نرائِݨ نانکا مانور تھو[1] پُورا --4--1--3--	----	ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ ॥੪॥੧॥੩॥

[1]مانورتھو۔

آسا مہلا[1] 5 چھنّت گھرُ 6 | [1]محلا۔	----	ਆਸਾ ਮਹਲਾ ੫ ਛੰਤ ਘਰੁ ੬

ੴ ستِگُر پَرسادِ --	----	ੴ ਸਤਿਗੁਰ ਪ੍ਰਸਾਦਿ ॥
سلوکُ --	----	ਸਲੋਕੁ ॥
جا کءُ بھۓ کِرپال پَربھ ہرِ ہرِ سیئی جپات --	----	ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
نانک پَریتِ لگی تِنّہ رام سِءُ بھیٹت سادھ سنگات --1--	----	ਨਾਨਕ ਪ੍ਰੀਤਿ ਲਗੀ ਤਿਨ੍ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
چھنّتُ --	----	ਛੰਤੁ ॥
جل دُدھ نِیائی رِیتِ اب دُدھ آچ نہی من اَیسی پَریتِ ہرے --	----	ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
اب اُرجھِئو الِ کملیہ باسن ماہِ مگن اِکُ کھِنُ بھی ناہِ ٹرے --	----	ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
کھِنُ ناہِ ٹرِیۓ پَریتِ ہرِیۓ سیِگار ہبھِ رس اریۓ --	----	ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
جہ دوکھُ سُنِئیۓ جم پنّتھُ بھنِئیۓ تہ سادھسنگِ ن ڈرِیۓ --	----	ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
کرِ کیِرتِ گووِنّد گُنِئیۓ سگل پَراچھت دُکھ ہرے --	----	ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥

کہُ نانکُ چھنّت گوِنّد ہرِ کے من ہرِ سِءُ نیہُ کریہُ اَیسی من پرِّیتِ ہرے --1--	----	ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
جَیسی مچھُلی نیر اِکُ کھِنُ بھی نا دھِیرے من اَیسا نیہُ کریہُ --	----	ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
جَیسی چاتّرِکُ پِیاس کھِنُ کھِنُ بُوںّد چوےَ برسُ سُہاوے میہُ --	Page# [455]	ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
ہرِ پرِّیتِ کرِیجےَ اِہُ منُ دِیجےَ اتِ لائیِئےَ چِتُ مُراری --	----	ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
مانُ ن کیِجےَ سرنِڑ پرِیجےَ درسن کءُ بلِہاری --	----	ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
گُر سُپرّسنّنے مِلُ ناہ وِچھُنّنے دھن دیدی ساچُ سنیہا --	----	ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
کہُ نانکُ چھنّت اننّت ٹھاکُر کے ہرِ سِءُ کیِجےَ نیہا من اَیسا نیہُ کریہُ --2--	----	ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥
چکوی سُور سنیہُ چِتوےَ آس گھنڑی کدِ دِنیئرُ دیکھیِئےَ --	----	ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥

کوکِل انّب پرِیتِ چوے سُہاوِییا من ہرِ رنّگُ کیجیۓ --	----	ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
ہرِ پرِّیتِ کرِیجےَ مانُ ن کیجےَ اِک راتی کے ہبھِ پاہُݨِیا --	----	ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
اب کِیا رنّگُ لائِئو موہُ رچائِئو ناگے آوݨ جاوݨیا --	----	ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
تھِرُ سادھُو سرݨی پڑییۓ چرݨی اب ٹُوٹِس موہُ جُ کِتیۓ --	----	ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
کہُ نانک چھنّت دئِیال پُرکھ کے من ہرِ لاءِ پرِیتِ کب دِنیئرُ دیکھیۓ --3--	----	ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥
نِسِ کُرنّک جَیسے ناد سُݨِ سّروݨی ہیءُ ڈِوے من اَیسی پرِّیتِ کیجےَ --	----	ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
جَیسی ترُݨِ بھتار اُرجھی پِرہِ سِوے اِہُ منُ لال دِیجےَ --	----	ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
منُ لالہِ دِیجےَ بھوگ کرِیجےَ ہبھِ کھُسِیا رنّگ ماݨے --	----	ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
پِرُ اپنا پائِیا رنّگُ لالُ بݨائِیا اتِ مِلِئو مِتّر چِراݨے --	----	ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥

گُرُ تھِیا ساکھی تا ڈِٹھمُ آکھی پِر جیہا اورُ ن دِسےَ ۔۔	----	ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
کہُ نانکُ چھنّت دئِیال موہن کے من ہرِ چرنڑ گہیجےَ اَیسی من پرِّیتِ کیجےَ ۔۔4۔۔1۔۔4۔۔	----	ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥
آسا مہلا[1] 5 ۔۔ | [1]محلا۔	----	ਆਸਾ ਮਹਲਾ ੫ ॥
سلوکُ ۔۔	----	ਸਲੋਕੁ ॥
بنُ بنُ پھِرتی کھوجتی ہاری بہُ اوگاہِ ۔۔	----	ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥
نانکُ بھیٹے سادھ جب ہرِ پائِیا من ماہِ ۔۔1۔۔	----	ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥
چھنّت ۔۔	----	ਛੰਤ ॥
جا کءُ کھوجہِ اسنّکھ مُنی انیک تپے ۔۔	----	ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥
برّہمے کوٹِ ارادھہِ گِیانی جاپ جپے ۔۔	----	ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥
جپ تاپ سنّجم کِرِیا پُوجا انِک سودھن بنّدنا ۔۔	----	ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥

کرِ گونُ بسُدھا تیرتھہ مجنُ مِلن کءُ نِرنّجنا --	----	ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥
مانُکھ بنُ تِنُ پسُو پنّکھی سگل تُجھہِ ارادھتے --	----	ਮਾਨੁਖ ਬਨੁ ਤਿਨੁ ਪਸੁ ਪੰਖੀ ਸਗਲ ਤੁਝਹਿ ਅਰਾਧਤੇ ॥
دئِیال لال گوبِنّد نانک مِلُ سادھسنّگتِ ہوءِ گتے --1--	----	ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥
کوٹِ بِسن اوتار سنّکر جٹادھار --	----	ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥
چاہہِ تُجھہِ دئِیار منِ تنِ رُچ اپار --	----	ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥
اپار اگم گوبِنّد ٹھاکُر سگل پوُرک پ٘ربھ دھنی --	----	ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥
سُر سِدھ گنْ گنّدھرب دھِیاوہِ جکھ کِنّنر گُنْ بھنی --	----	ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥
کوٹِ اِنّدر انیک دیوا جپت سُیامی جے جے کار --	----	ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥
اناتھ ناتھ دئِیال نانک سادھسنّگتِ مِلِ اُدھارُ --2--	----	ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰੁ ॥੨॥

Page# [456]

کوٹِ دیوی جا کےُ سیوہِ
لکھِمی انِک بھاتِ --

ਕੋਟਿ ਦੇਵੀ ਜਾ ਕਉ ਸੇਵਹਿ
ਲਖਿਮੀ ਅਨਿਕ ਭਾਤਿ ॥

گُپت پّرگٹ جا کےُ ارادھہِ
پئُݨ پانْی دِنس راتِ --
ਗੁਪਤ ਪ੍ਰਗਟ ਜਾ ਕਉ ਅਰਾਧਹਿ
ਪਉਣ ਪਾਣੀ ਦਿਨਸੁ ਰਾਤਿ ॥

نکھِتّر سسِیئر سُور دھِیاوہِ
بسُدھ گگنا گاوے --

ਨਖਿਅਤ੍ਰ ਸਸੀਅਰ ਸੂਰ ਧਿਆਵਹਿ
ਬਸੁਧ ਗਗਨਾ ਗਾਵਏ ॥

سگل کھانْی سگل بانْی
سدا سدا دھِیاوے --

ਸਗਲ ਖਾਣੀ ਸਗਲ ਬਾਣੀ
ਸਦਾ ਸਦਾ ਧਿਆਵਏ ॥

سِمرِتِ پُرانْ چتُر.بیدہ
کھٹُ ساستّر جا کےُ جپاتِ --

ਸਿਮ੍ਰਿਤਿ ਪੁਰਾਣ ਚਤੁਰ ਬੇਦਹ
ਖਟੁ ਸਾਸਤ੍ਰ ਜਾ ਕਉ ਜਪਾਤਿ ॥

پتت پاون بھگتِ وچھل
نانک ملیِۓ سنّگِ ساتِ --3--

ਪਤਿਤ ਪਾਵਨ ਭਗਤਿ ਵਛਲ
ਨਾਨਕ ਮਿਲੀਐ ਸੰਗਿ ਸਾਤਿ ॥੩॥

جیتی پّربھُو جنائی
رسنا تیت بھنی --

ਜੇਤੀ ਪ੍ਰਭੂ ਜਨਾਈ
ਰਸਨਾ ਤੇਤ ਭਨੀ ॥

انجانت جو سیوےَ
تیتی نہ جاءِ گنی --

ਅਨਜਾਨਤ ਜੋ ਸੇਵੈ
ਤੇਤੀ ਨਹ ਜਾਇ ਗਨੀ ॥

اوِگت اگنت اتھاہ ٹھاکُر
سگل منّجھے باہرا --

ਅਵਿਗਤ ਅਗਨਤ ਅਥਾਹ ਠਾਕੁਰ
ਸਗਲ ਮੰਝੇ ਬਾਹਰਾ ॥

سرب جاچِک ایکُ داتا نہ دُورِ سنّگی جاہرا[1] ـ۔ــ | [1]ظاہرا۔	----	ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
وِس بھگت تھِیا ملے جِیا تا کی اُپما کِت گنی ـ۔ــ	----	ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
اِہُ دانُ مانُ نانکُ پائے سِیسُ سادھ دھرِ چرنی ـ۔ـ4ـ۔ـ2ـ۔ـ5ـ۔ـ	----	ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥
آسا مہلا[1] 5 ـ۔ــ | [1]محلا۔	----	ਆਸਾ ਮਹਲਾ ੫ ॥
سلوک ـ۔ــ	----	ਸਲੋਕ ॥
اُدمُ کرہُ وڈبھاگیہو سِمرہُ ہرِ ہرِ راءِ ـ۔ــ	----	ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥
نانک جِسُ سِمرت سبھ سُکھ ہووہِ دُوکھُ دردُ بھّرمُ جاءِ ـ۔ـ1ـ۔ــ	----	ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥
چھنّتُ ـ۔ــ	----	ਛੰਤੁ ॥
نامُ جپت گوبِنّد نہ السائیَۓ ـ۔ــ	----	ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥
بھیٹت سادھُو سنّگ جم پُرِ نہ جائیَۓ ـ۔ــ	----	ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥
دُوکھ درد ن بھءُ بِیاپےَ نامُ سِمرت سد سُکھی ـ۔ــ	----	ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥

ساسِ ساسِ ارادھِ ہرِ ہرِ
دھیاءِ سو پّربھُ منِ مُکھی --

ਸਾਸਿ ਸਾਸਿ ਅਰਾਧਿ ਹਰਿ ਹਰਿ
ਧਿਆਇ ਸੋ ਪ੍ਰਭੁ ਮਨਿ ਮੁਖੀ ॥

کرِپال دئِیال رسال گُݨ نِدھِ
کرِ دئِیا سیوا لائیئےَ --

ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ
ਕਰਿ ਦਇਆ ਸੇਵਾ ਲਾਈਐ ॥

نانکُ پئِئنّپے چرݨ جنّپے
نامُ جپت گوبِنّد نہ السائیئےَ --1--

ਨਾਨਕੁ ਪਇਅੰਪੈ ਚਰਣ ਜੰਪੈ
ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥

پاون پتت پُنیت
نام نِرنّجنا --

ਪਾਵਨ ਪਤਿਤ ਪੁਨੀਤ
ਨਾਮ ਨਿਰੰਜਨਾ ॥

بھرم انّدھیر بناس
گِیان گُر انّجنا --

ਭਰਮ ਅੰਧੇਰ ਬਿਨਾਸ
ਗਿਆਨ ਗੁਰ ਅੰਜਨਾ ॥

گُر گِیان انّجن پّربھ نِرنّجن
جلِ تھلِ مہیئلِ پُورِیا --

ਗੁਰ ਗਿਆਨ ਅੰਜਨ ਪ੍ਰਭ ਨਿਰੰਜਨ
ਜਲਿ ਥਲਿ ਮਹੀਅਲਿ ਪੂਰਿਆ ॥

اِک نِمکھ جا کےَ رِدےَ وسِیا
مٹے تِسہِ وِسُورِیا --

ਇਕ ਨਿਮਖ ਜਾ ਕੈ ਰਿਦੈ ਵਸਿਆ
ਮਿਟੇ ਤਿਸਹਿ ਵਿਸੂਰਿਆ ॥

اگادھِ بودھ سمرتھ سُیامی
سرب کا بھءُ بھنّجنا --

ਅਗਾਧਿ ਬੋਧ ਸਮਰਥ ਸੁਆਮੀ
ਸਰਬ ਕਾ ਭਉ ਭੰਜਨਾ ॥

نانکُ پئِئنّپے چرݨ جنّپے
پاون پتت پُنیت نام نِرنّجنا --2--

ਨਾਨਕੁ ਪਇਅੰਪੈ ਚਰਣ ਜੰਪੈ
ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥

اوٹ گہی گوپال
دئیال کرِپا نِدھے --

ਓਟ ਗਹੀ ਗੋਪਾਲ
ਦਇਆਲ ਕ੍ਰਿਪਾ ਨਿਧੇ ॥

موہِ آسر تُء چرن
تُماری سرنِ سِدھے --

ਮੋਹਿ ਆਸਰ ਤੁਅ ਚਰਨ
ਤੁਮਾਰੀ ਸਰਨਿ ਸਿਧੇ ॥

ہرِ چرن کارن کرن
سُیامی پتِت اُدھرن ہرِ ہرے --

ਹਰਿ ਚਰਨ ਕਾਰਨ ਕਰਨ ਸੁਆਮੀ
ਪਤਿਤ ਉਧਰਨ ਹਰਿ ਹਰੇ ॥

ساگر سنّسار بھو اُتار
نامُ سِمرت بہُ ترے --

ਸਾਗਰ ਸੰਸਾਰ ਭਵ ਉਤਾਰ
ਨਾਮੁ ਸਿਮਰਤ ਬਹੁ ਤਰੇ ॥

آدِ انتِ بیئنّت کھوجہِ
سُنی اُدھرن سنّتسنگ بِدھے --

ਆਦਿ ਅੰਤਿ ਬੇਅੰਤ ਖੋਜਹਿ
ਸੁਨੀ ਉਧਰਨ ਸੰਤਸੰਗ ਬਿਧੇ ॥

نانکُ پیئنّپے چرن جنّپے
اوٹ گہی گوپال دئیال کرِپا نِدھے

ਨਾਨਕੁ ਪਇਅੰਪੈ ਚਰਨ ਜੰਪੈ
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ
॥੩॥

--3--

بھگتِ وچھلُ ہرِ بِردُ
آپِ بنائیا --

ਭਗਤਿ ਵਛਲੁ ਹਰਿ ਬਿਰਦੁ
ਆਪਿ ਬਨਾਇਆ ॥

جہ جہ سنّت ارادھہِ
تہ تہ پرگٹائیا --

ਜਹ ਜਹ ਸੰਤ ਅਰਾਧਹਿ
ਤਹ ਤਹ ਪ੍ਰਗਟਾਇਆ ॥

پربھِ آپِ لیئے سماءِ سہجِ سُبھاءِ
بھگت کارج سارِیا --

ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ
ਭਗਤ ਕਾਰਜ ਸਾਰਿਆ ॥

آنند ہرِ جس مہا منّگل سرب دُوکھ وِسارِیا ۔۔	----	ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥
چمتکار پّرگاسُ دہ دِس ایکُ تہ دّرِسٹائِیا ۔۔	Page# [457]	ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥
نانکُ پئِنّپے چرنڑ جنّپے بھگتِ وچھلُ ہرِ بِردُ آپِ بنائِیا ۔۔6۔۔3۔۔4۔۔	----	ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥
آسا مہلا[1] 5 ۔۔ | [1]محلا۔	----	ਆਸਾ ਮਹਲਾ ੫ ॥
تھِرُ سنّتن سوہاگُ مرے ن جاوے ۔۔	----	ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥
جا کے گّرِہِ ہرِ ناہُ سُ سد ہی راوے ۔۔	----	ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥
اوِناسی اوِگتُ سو پّربھُ سدا نوتنُ نِرملا ۔۔	----	ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥
نہ دُورِ سدا ہدُورِ[1] ٹھاکُرُ دہ دِس پُورنُ سد سدا ۔۔ | [1]حدُورِ۔	----	ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥
پّرانپتِ گتِ متِ جا تے پّرِء پّرِیتِ پّرِیتمُ بھاوے ۔۔	----	ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥

نانکُ وکھانڑےَ گُر بچنِ جانڑےَ
تھِرُ سنّتن سوہاگُ مرےَ ن جاوۓ
--1--

ਨਾਨਕੁ ਵਖਾਣੈ ਗੁਰ ਬਚਨਿ ਜਾਣੈ
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥

جا کءُ رام بھتارُ
تا کےَ اندُ گھنڑا --

ਜਾ ਕਉ ਰਾਮ ਭਤਾਰੁ
ਤਾ ਕੈ ਅਨਦੁ ਘਣਾ ॥

سُکھونّتی سا نارِ
سوبھا پُورِ بنڑا --

ਸੁਖਵੰਤੀ ਸਾ ਨਾਰਿ
ਸੋਭਾ ਪੂਰਿ ਬਣਾ ॥

مانڑُ مہتُ کلِیانڑُ ہرِ جسُ
سنّگِ سُرجنُ سو پرّبھُو --

ਮਾਣੁ ਮਹਤੁ ਕਲਿਆਣੁ ਹਰਿ ਜਸੁ
ਸੰਗਿ ਸੁਰਜਨੁ ਸੋ ਪ੍ਰਭੁ ॥

سرب سِدھِ نو نِدھِ تِتُ گرِّہِ
نہی اُونا سبھُ کچھُو --

ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ
ਨਹੀ ਊਨਾ ਸਭੁ ਕਛੁ ॥

مدھُر بانی پِرہِ مانی
تھِرُ سوہاگُ تا کا بنڑا --

ਮਧੁਰ ਬਾਨੀ ਪਿਰਹਿ ਮਾਨੀ
ਥਿਰੁ ਸੋਹਾਗੁ ਤਾ ਕਾ ਬਣਾ ॥

نانکُ وکھانڑےَ گُر بچنِ جانڑےَ
جا کو رامُ بھتارُ تا کےَ اندُ گھنڑا --2--

ਨਾਨਕੁ ਵਖਾਣੈ ਗੁਰ ਬਚਨਿ ਜਾਣੈ
ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥

آءُ سکھی سنّت پاسِ
سیوا لاگیۓَ --

ਆਉ ਸਖੀ ਸੰਤ ਪਾਸਿ
ਸੇਵਾ ਲਾਗੀਐ ॥

پِیس ءُ چرنڑ پکھارِ
آپُ تِیاگیۓَ --

ਪੀਸਉ ਚਰਣ ਪਖਾਰਿ
ਆਪੁ ਤਿਆਗੀਐ ॥

تجِ آپُ مٹےَ سنّتاپُ		ਤਜਿ ਆਪੁ ਮਿਟੈ ਸੰਤਾਪੁ
آپُ نہ جاݨائیِئےَ --	----	ਆਪੁ ਨਹ ਜਾਣਾਈਐ ॥
سرݨِ گہیِجےَ مانِ لیِجےَ		ਸਰਣਿ ਗਹੀਜੈ ਮਾਨਿ ਲੀਜੈ
کرے سو سُکھُ پائیِئےَ --	----	ਕਰੇ ਸੋ ਸੁਖੁ ਪਾਈਐ ॥
کرِ داس داسی تجِ اُداسی		ਕਰਿ ਦਾਸ ਦਾਸੀ ਤਜਿ ਉਦਾਸੀ
کر جوڑِ دِنُ ریَݨِ جاگیِئےَ --	----	ਕਰ ਜੋੜਿ ਦਿਨੁ ਰੈਣਿ ਜਾਗੀਐ ॥
نانکُ وکھاݨےَ گُر بچنِ جاݨےَ		ਨਾਨਕੁ ਵਖਾਣੈ ਗੁਰ ਬਚਨਿ ਜਾਣੈ
آءُ سکھی سنّت پاسِ سیوا لاگیِئےَ --3--	----	ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥
جا کےَ مستکِ بھاگ		ਜਾ ਕੈ ਮਸਤਕਿ ਭਾਗ
سِ سیوا لائِیا --	----	ਸਿ ਸੇਵਾ ਲਾਇਆ ॥
تا کی پُورن آس		ਤਾ ਕੀ ਪੂਰਨ ਆਸ
جِنّہ سادھسنّگُ پائِیا --	----	ਜਿਨ੍ ਸਾਧਸੰਗੁ ਪਾਇਆ ॥
سادھسنّگِ ہرِ کےَ رنّگِ		ਸਾਧਸੰਗਿ ਹਰਿ ਕੈ ਰੰਗਿ
گوبِنّد سِمرݨ لاگِیا --	----	ਗੋਬਿੰਦ ਸਿਮਰਣ ਲਾਗਿਆ ॥
بھرمُ موہُ وِکارُ دُوجا		ਭਰਮੁ ਮੋਹੁ ਵਿਕਾਰੁ ਦੂਜਾ
سگل تِنہِ تیاگِیا --	----	ਸਗਲ ਤਿਨਹਿ ਤਿਆਗਿਆ ॥
منِ سانْتِ سہجُ سُبھاءُ وُوٹھا		ਮਨਿ ਸਾਂਤਿ ਸਹਜੁ ਸੁਭਾਉ ਵੂਠਾ
اند منّگل گُݨ گائِیا --	----	ਅਨਦ ਮੰਗਲ ਗੁਣ ਗਾਇਆ ॥

ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥	----	نانکُ وکھاݨےَ گُر بچنِ جاݨےَ جا کےَ مستکِ بھاگ سِ سیوا لائِیا --7--4--4--
ਆਸਾ ਮਹਲਾ ੫ ॥	----	آسا مہلا[1] 5 -- | [1]محلا-
ਸਲੋਕੁ ॥	----	سلوکُ --
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥	----	ہرِ ہرِ نامُ جپنّتِیا کچھُ ن کہےَ جمکالُ --
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥	----	نانک منُ تنُ سُکھی ہوءِ انّتے ملےَ گوپالُ --1--
ਛੰਤ ॥	----	چھنّت --
ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥	----	مِلءُ سنّتن کےَ سنّگِ موہِ اُدھارِ لیہُ --
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥	----	بِنءُ کرءُ کر جوڑِ ہرِ ہرِ نامُ دیہُ --
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ ਦਇਆ ॥	----	ہرِ نامُ ماگءُ چرݨ لاگءُ مانُ تِیاگءُ تُمّہ دئِیا --
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥	----	کتھوُنّ ن دھاوءُ سرݨِ پاوءُ کرُݨا مےَ پ٘ربھ کرِ مئِیا --

سمرتھ اگتھ اپار نِرمل سُنڑہُ سُیامی بِنؑ ایہُ --	----	ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥
کر جوڑِ نانک دانُ ماگےَ جنم مرنڑ نِوارِ لیہُ --1--	----	ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥
اپرادھی متِہینُ نِرگُنُ اناتھُ نیچُ --	Page# [458]	ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥
سٹھ کٹھورُ کُلہِینُ بِیاپت موہ کیچُ --	----	ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥
مل بھرم کرم اہنّ ممتا مرنڑُ چِیتِ ن آوئے --	----	ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥
بِنتا بِنود اننّد مائِیا اگِیانتا لپٹاوئے --	----	ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥
کھِسےَ جوبنُ بدھےَ جرُویا دِن نِہارے سنّگِ میچُ --	----	ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥
بِنونّتِ نانک آس تیری سرنِڑ سادھُو راکھُ نیچُ --2--	----	ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥
بھرمے جنم انیک سنّکٹ مہا جون --	----	ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥

لپٹ رہئو تِہ سنّگِ مٹھے بھوگ سون --	----	ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥
بھّرمت بھار اگنت آئِئو بہُ پّردیسہ دھائِئو --	----	ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥
اب اوٹ دھاری پّربھ مُراری سرب سُکھ ہرِ نائِئو --	----	ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥
راکھنہارے پّربھ پِیارے مُجھ تے کچھُو ن ہویا ہون --	----	ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥
سُوکھ سہج آننّد نانک کّرِپا تیری ترےَ بھئُن --3--	----	ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥
نام دھارِیک اُدھارے بھگتہ سنّسا کئُن --	----	ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥
جین کین پرکارے ہرِ ہرِ جسُ سُنہُ سّرون --	----	ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥
سُنِ سّرون بانی پُرکھ گِیانی منِ نِدھانا پاوہے --	----	ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥
ہرِ رنّگِ راتے پّربھ بِدھاتے رام کے گُنھ گاوہے --	----	ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥

بسُدھ کا گد بنراج کلما[1] لِکھݨ کءُ جے ہوءِ پون -- | [1]قلما-	----	ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥
بیئنّت انتُ ن جاءِ پائِیا گہی نانک چرݨ سرن --4--5--8--	----	ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥
آسا مہلا[1] 5 -- | [1]محلا-	----	ਆਸਾ ਮਹਲਾ ੫ ॥
پُرکھ تے بھگوان تا کی سرݨِ گہی --	----	ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥
نِربھءُ بھۓ پران چِنّتا سگل لہی --	----	ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥
مات پِتا سُت مِیت سُرِجن اِسٹ بنّدھپ جاݨِیا --	----	ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥
گہِ کنّٹھِ لائِیا گُرِ مِلائِیا جسُ بِمل سنّت وکھاݨِیا --	----	ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥
بیئنّت گُݨ انیک مہِما کِیمتِ[1] کچھُو ن جاءِ کہی -- | [1]قیمتِ-	----	ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥
پّربھ ایک اِنک الکھ ٹھاکُر اوٹ نانک تِسُ گہی --1--	----	ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥
انّمرِت بنُ سنّسارُ سہائی آپ بھۓ --	----	ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥

رام نامُ اُر ہارُ بِکھُ کے دِوس گۓ --	----	ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥
گتُ بھرم موہ بِکار بنسے جونِ آوݨ سبھ رہے --	----	ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥
اگنِ ساگر بھۓ سِیتل سادھ انّچل گہِ رہے --	----	ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥
گوِنّد گُپال دئیال سنّمرِتھ بولِ سادھُو ہرِ جَے جۓ --	----	ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥
نانکُ نامُ دھِیاءِ پُورن سادھسنّگِ پائی پرم گتے --2--	----	ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥
جہ دیکھءُ تہ سنّگِ ایکو روِ رہِیا --	----	ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥
گھٹ گھٹ واسی آپِ وِرلےَ کنےَ لہِیا --	----	ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥
جلِ تھلِ مہِیئلِ پُورِ پُورن کِیٹ ہستِ سمانِیا --	----	ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥
آدِ انّتے مدھِ سوئی گُر پّرسادی جانِیا --	----	ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥

بّرہمُ پسرِیا بّرہم لِیلا گوِوںّد گُݨ نِدھِ جن کِہیا ۔۔	----	ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥
سِمرِ سُیامی انّترجامی ہرِ ایکُ نانک روِ رہِیا ۔۔3۔۔	----	ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥
دِنُ رَیݨِ سُہاوڑی آئی سِمرت نامُ ہرے ۔۔	----	ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥
چرݨ کمل سنّگِ پّرِیتِ کلمل پاپ ٹرے ۔۔	Page# [459]	ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
دُوکھ بھُوکھ دارِدّر ناٹھے پّرگٹُ مگُ دِکھائِیا ۔۔	----	ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
مِلِ سادھسنّگے نام رنّگے منِ لوڑِیدا پائِیا ۔۔	----	ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
ہرِ دیکھِ درسنُ اِچھ پُنّنی کُل سنّبُوہا سبھِ ترے ۔۔	----	ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
دِنسُ رَیݨِ انّند اندِنُ سِمرنّت نانک ہرِ ہرے ۔۔4۔۔6۔۔9۔۔	----	ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
آسا مہلا[1] 5 چھنّت گھرُ 7 | محلا[1]۔	----	ਆਸਾ ਮਹਲਾ ੫ ਛੰਤ ਘਰੁ ੭
ੴ سِتگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
سلوکُ ۔۔	----	ਸਲੋਕੁ ॥

سُبھ چِنّتن گوبِنّد رمنڑ نِرمل سادھو سنّگ --	----	ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
نانک نامُ ن وِسرءُ اِک گھڑی کرِ کِرپا بھگونّت --1--	----	ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥
چھنّت --	----	ਛੰਤ ॥
بھِنّنی رَینڑِیئے چامکنِ تارے --	----	ਭਿੰਨੀ ਰੈਨੜੀਐ ਚਾਮਕਨਿ ਤਾਰੇ ॥
جاگہِ سنّت جنا میرے رام پیارے --	----	ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
رام پیارے سدا جاگہِ نامُ سِمرہِ اندِنو --	----	ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
چرنڑ کمل دھِیانُ ہِردَے پّربھ بِسرُ ناہی اِکُ کھِنو --	----	ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
تجِ مانُ موہُ بِکارُ من کا کلملا دُکھ جارے --	----	ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
بِنونّتِ نانک سدا جاگہِ ہرِ داس سنّت پیارے --1--	----	ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
میری سیجڑِیئے آڈنّبرُ بنِیا --	----	ਮੇਰੀ ਸੇਜੜੀਐ ਆਡੰਬਰੁ ਬਣਿਆ ॥

مَنِ اندُ بھِئِیا پّربھُ آوت سُنِّیا --	----	ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
پّربھ ملے سُیامی سُکھہ گامی چاو منّگل رس بھرے --	----	ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
انّگ سنّگِ لاگے دُوکھ بھاگے پّرانڑ من تن سبھِ ہرے --	----	ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
من اِچھ پائی پّربھ دھِیائی سنّجوگُ ساہا سُبھ گنڑیا --	----	ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
بِنونّتِ نانک ملے سّرِیدھر سگل آننّد رسُ بنڑیا --2--	----	ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
مِلِ سکھِیا پُچھہِ کہُ کنّت نِسانڑی[1] -- | [1]نِیشانڑی-	----	ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
رسِ پّریم بھری کچھُ بولِ ن جانڑی --	----	ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
گُنڑ گُوڑ گُپت اپار کرتے نِگم انّتُ ن پاوہے --	----	ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
بھگتِ بھاءِ دھِیاءِ سُیامی سدا ہرِ گُنڑ گاوہے --	----	ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥

سگل گُݨ سُگیان پُورن آپݨے پّربھ بھانْی --	----	ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
بِنونْتِ نانک رنْگِ راتی پّریم سہجِ سمانْی --3--	----	ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
سُکھ سوہِلڑے ہرِ گاوݨ لاگے --	----	ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
ساجن سرسِئڑے دُکھ دُسمن بھاگے --	----	ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
سُکھ سہج سرسے ہرِ نامِ رہسے پّربھِ آپ کِرپا دھارِییا --	----	ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
ہرِ چرݨ لاگے سدا جاگے ملے پّربھ بنوارِییا --	----	ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
سُبھ دِوس آئے سہجِ پائے سگل نِدھِ پّربھ پاگے --	----	ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
بِنونْتِ نانک سرݨِ سُیامی سدا ہرِ جن تاگے --4--1--10--	----	ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
آسا مہلا[1] 5 -- | محلا[1]	----	ਆਸਾ ਮਹਲਾ ੫ ॥
اُٹھِ ونّجُ وٹائُوڑِیا تےَ کِیا چِرُ لائِیا --	----	ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥

مُہلتِ پُنّڑِیا کِتُ کُوڑِ لوبھائِیا --	----	ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥
کُوڑے لُبھائِیا دھوہُ مائِیا کرِہ پاپ اِتیا --	----	ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥
تنُ بھسم ڈھیری جمہِ ہیری کالِ بپُڑے جِتیا --	----	ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥
مالُ جوبنُ چھوڑِ وَیسی رہِئوپَینڑُ کھائِیا --	Page# [460]	ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥
نانک کماٹا سنّگِ جُلیا نہ جاءِ کِرتُ مِٹائِیا --1--	----	ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥
پھاتھوہُ مِرگ جِوَے پیکھِ رَینڑِ چنّدرائِنڑُ --	----	ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥
سُوکھہُ دُوکھ بھئے نِت پاپ کمائِنڑُ --	----	ਸੁਖਹੁ ਦੂਖ ਭਏ ਨਿਤ ਪਾਪ ਕਮਾਇਣੁ ॥
پاپا کماٹے چھڈِہ ناہی لےَ حلے گھتِ گلاوِیا --	----	ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥
ہرِچنّدُری دیکھِ مُوٹھا کُوڑُ سیجا راوِیا --	----	ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥

لِب لوبھِ اہنکارِ ماتا گربِ بھئِیا سمائِنُْ --	----	ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥
نانک مِرگ اگیانِ بنسے نہ مٹےٰ آونُْ جائِنُْ --2--	----	ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥
مِٹھےَ مکھُ مُیا کِءُ لۓ اوڈاری --	----	ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥
ہستی گرتِ پئِیا کِءُ ترِیۓَ تاری --	----	ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥
ترنُْ دُہیلا بھئِیا کھِن مہِ کھسمُ[1] چِت ن آئِئو -- | [1]خصمُ-	----	ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥
دُوکھا سجائی[1] گنّت ناہی کِیا اپنا پائِئو -- | [1]سزائی-	----	ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥
گجھا کماڻا پرگٹُ ہویا اِیت اُتہِ کھُیاری[1] -- | [1]خُیاری-	----	ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥
نانک ستگُر باجھ مُوٹھا منمکھو اہنکاری --3--	----	ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥
ہرِ کے داس جیوے لگِ پربھ کی چرنْی --	----	ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥

کنّٹھِ لگاءِ لیۓ
تِس ٹھاکُر سرنٔی --

ਕੰਠਿ ਲਗਾਇ ਲੀਏ
ਤਿਸੁ ਠਾਕੁਰ ਸਰਣੀ ॥

بل بُدھِ گیانُ دھِیانُ اپنٔا
آپِ نامُ جپائِیا --

ਬਲ ਬੁਧਿ ਗਿਆਨੁ ਧਿਆਨੁ ਅਪਣਾ
ਆਪਿ ਨਾਮੁ ਜਪਾਇਆ ॥

سادھسنّگتِ آپِ ہوِیا
آپِ جگتُ ترائِیا --

ਸਾਧਸੰਗਤਿ ਆਪਿ ਹੋਆ
ਆਪਿ ਜਗਤੁ ਤਰਾਇਆ ॥

راکھِ لیۓ رکھنٔہارَے
سدا نِرمل کرنٔی --

ਰਾਖਿ ਲੀਏ ਰਖਣਹਾਰੈ
ਸਦਾ ਨਿਰਮਲ ਕਰਣੀ ॥

نانک نرکِ ن جاہِ کبہُوںّ
ہرِ سنّت ہرِ کی سرنٔی --4--2--11--

ਨਾਨਕ ਨਰਕਿ ਨ ਜਾਹਿ ਕਬਹੂੰ
ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥

آسا مہلا[1] 5 -- | محلا[1]-

ਆਸਾ ਮਹਲਾ ੫ ॥

ونّجُ میرے آلسا
ہرِ پاسِ بینٔنّتی --

ਵੰਞੁ ਮੇਰੇ ਆਲਸਾ
ਹਰਿ ਪਾਸਿ ਬੇਨੰਤੀ ॥

راوءُ سہُ آپنڑا
پّربھ سنّگِ سوہنّتی --

ਰਾਵਉ ਸਹੁ ਆਪਨੜਾ
ਪ੍ਰਭ ਸੰਗਿ ਸੋਹੰਤੀ ॥

سنّگے سوہنّتی کنّت سُیامی
دِنسُ رَینٔی راوِیۓَ --

ਸੰਗੇ ਸੋਹੰਤੀ ਕੰਤ ਸੁਆਮੀ
ਦਿਨਸੁ ਰੈਣੀ ਰਾਵੀਐ ॥

ساسِ ساسِ چِتارِ جِیوا
پّربھُ پیکھِ ہرِ گُنٔ گاوِیۓَ --

ਸਾਸਿ ਸਾਸਿ ਚਿਤਾਰਿ ਜੀਵਾ
ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥

بِرہا لجائِیا درسُ پائِیا امِءُ دِرسٹِ سِنّچنّتی --	----	ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
بِنونّتِ نانکُ میری اِچھ پُنّنی ملے جِسُ کھوجنّتی --1--	----	ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
نِس ونّجہُ کِلوِکھہُ کرتا گھرِ آئِیا --	----	ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
دُوتہ دہنُ بھئِیا گووِنّدُ پّرگٹائِیا --	----	ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
پّرگٹے گُپال گوبِنّد لالن سادھسنّگِ وکھاݨِیا --	----	ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
آچرجُ ڈِیٹھا امِءُ وُوٹھا گُر پّرسادی جاݨِیا --	----	ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
مِن سانْتِ آئی وجی ودھائی نہ انّتُ جائی پائِیا --	----	ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
بِنونّتِ نانک سُکھ سہجِ میلا پّربھُو آپِ بݨائِیا --2--	----	ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
نرک ن ڈِیٹھڑِیا سِمرت نارائِݨ --	----	ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥

جَے جَے دھرمُ کرے دُوت بھئے پلائِݨ --	----	ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
دھرم دھِیرج سہج سُکھیٔے سادھسنّگتِ ہرِ بھجے --	----	ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
کرِ انُگرہُ راکھِ لینے موہ ممتا سبھ تجے --	----	ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
گہِ کنّٹھِ لائے گُرِ مِلائے گوِونّد جپت اگھائِݨ --	----	ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
بِنونّتِ نانک سِمرِ سُیامی سگل آس پجائِݨ --3--	----	ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
نِدھِ سِدھِ چرݨ گہے تا کیہا کاڑا --	Page# [461]	ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
سبھُ کِچھُ وسِ جسےَ سو پربھو اساڑا --	----	ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
گہِ بھُجا لینے نام دِنے کرُ دھارِ مستک راکھیا --	----	ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
سنّسار ساگرُ نہ وِیاپےَ امِءُ ہرِ رس چاکھیا --	----	ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥

سادھسنّگے نام رنّگے رنُّ جِیتِ وڈّا اکھاڑا ــ ــ	----	ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
بِنونّتِ نانک سرنِ سُیامی بھُڑِ جمِ ن اُپاڑا ــ ــ4ــ ــ3ــ ــ12ــ ــ	----	ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
آسا مہلا[1] 5 ــ ــ | محلا[1]ــ	----	ਆਸਾ ਮਹਲਾ ੫ ॥
دِنُ راتِ کمائِئڑو سو آئِئو ماتھےَ ــ ــ	----	ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥
جِسُ پاسِ لُکائِدڑو سو ویکھی ساتھےَ ــ ــ	----	ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥
سنّگِ دکھےَ کرنُہارا کاءِ پاپُ کمائیئےَ ــ ــ	----	ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥
سُکّرِتُ کیجےَ نامُ لیجےَ نرکِ مُولِ ن جائیئےَ ــ ــ	----	ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥
آٹھ پہر ہرِ نامُ سِمرہُ چلےَ تیرےَ ساتھے ــ ــ	----	ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥
بھجُ سادھسنّگتِ سدا نانک مِٹہِ دوکھ کماتے ــ ــ1ــ ــ	----	ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥
ولوّنچ کرِ اُدرُ بھرہِ مُورکھ گاوارا ــ ــ	----	ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥

سبھُ کِچھُ دے رہِیا ہرِ دیوݨہارا ۔۔	----	ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥
داتارُ سدا دئِیالُ سُیامی کاءِ منہُ وِسارِیئےَ ۔۔	----	ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥
مِلُ سادھسنّگے بھجُ نِسنّگے کُل سمُوہا تارِیئےَ ۔۔	----	ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥
سِدھ سادھِک دیو مُنِ جن بھگت نامُ ادھارا ۔۔	----	ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥
بِنونّتِ نانک سدا بھجیئےَ پ٘ربھُ ایکُ کرݨیَہارا ۔۔2۔۔	----	ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥
کھوٹُ ن کیِچئی پ٘ربھُ پرکھݨہارا ۔۔	----	ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥
کوُڑُ کپٹُ کماودڑے جنمہِ سنّسارا ۔۔	----	ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥
سنّسارُ ساگرُ تِنّہی ترِیا جِنّہی ایکُ دھِیائِیا ۔۔	----	ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥
تجِ کامُ ک٘رودھُ انِنّد نِنّدا پ٘ربھ سرݨائی آئِیا ۔۔	----	ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥

جلِ تھلِ مہِیئلِ روِیا سُیامی اُوچ اگم اپارا ۔۔	----	ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥
بِنونّتِ نانکُ ٹیکُ جن کی چرنْ کمل ادھارا ۔۔3۔۔	----	ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥
پیکھُ ہرِچنّدُرڑی استھِرُ کِچھُ ناہی ۔۔	----	ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥
مائِیا رنّگ جیتے سے سنّگِ ن جاہی ۔۔	----	ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥
ہرِ سنّگِ ساتھی سدا تیرےَ دِنسُ رَینْ سمالیِئےَ ۔۔	----	ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥
ہرِ ایکُ بِنُ کِچھُ اورُ ناہی بھاءُ دُتِیا جالیِئےَ ۔۔	----	ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥
مِیتُ جوبنُ مالُ سربسُ پّربھُ ایکُ کرِ من ماہی ۔۔	----	ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥
بِنونّتِ نانکُ وڈبھاگِ پائیِئےَ سُوکھِ سہجِ سماہی ۔۔4۔۔4۔۔13۔۔	----	ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੁਖਿ ਸਹਜਿ ਸਮਾਹੀ ॥੪॥੪॥੧੩॥
آسا مہلا[1] 5 چھنّت گھرُ 8 | [1]محلا۔	----	ਆਸਾ ਮਹਲਾ ੫ ਛੰਤ ਘਰੁ ੮
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥

کملا بھّرم بھِیتِ کملا بھّرم بھِیتِ ہے تِیکھنؕ مد بِپرِیتِ ہے اودھ اکارتھ جات ـ ـ	----	ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
گہبر بن گھور گہبر بن گھور ہے گّرِہ مُوست من چور ہے دِنکرو اندِنُ کھات ـ ـ	----	ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
دِن کھات جات بِہات پّربھ بِنُ مِلہُ پّربھ کرُنؕا تے ـ ـ	----	ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
جنم مرنؕ انیک بیتے پّرِء سنّگ بِنُ کچھُ نہ گتے ـ ـ	Page# [462]	ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥
کُل رُوپ دھُوپ گِیانہِینی تُجھ بِنا موہِ کون مات ـ ـ	----	ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥
کر جوڑِ نانکُ سرنؕ آئِو پّرِء ناتھ نرہر کرہُ گات ـ ـ1ـ ـ	----	ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥
مِینا جلہِین مِینا جلہِین ہے اوہُ بِچھُرت من تن کھِین ہے کت جِیونُ پّرِء بِنُ ہوت ـ ـ	----	ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥

سنمکھ سہِ بان سنمکھ سہِ بان ہے
مِرگ ارپے من تن پّران ہے
اوہُ بیدھِئو سہج سروت --

ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ
ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ
ਓਹੁ ਬੇਧਿਓ ਸਹਜ ਸਰੋਤ ॥

پّرِء پّریتِ لاگی مِلُ بَیراگی
کھِنُ رہنُ دھرِگ تنُ تِسُ بِنا --

ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ
ਖਿਨੁ ਰਹਨੁ ਧ੍ਰਿਗ ਤਨੁ ਤਿਸੁ ਬਿਨਾ ॥

پلکا ن لاگےَ پّرِء پّریم پاگےَ
چِتونّتِ اندِنُ پّربھ منا --

ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ
ਚਿਤਵੰਤਿ ਅਨਦਿਨੁ ਪ੍ਰਭ ਮਨਾ ॥

سّرِینّگ راتے نام ماتے
بھےَ بھرم دُتِیا سگل کھوت --

ਸ੍ਰੀਰੰਗ ਰਾਤੇ ਨਾਮ ਮਾਤੇ
ਭੈ ਭਰਮ ਦੁਤੀਆ ਸਗਲ ਖੋਤ ॥

کرِ مئِیا دئِیا دئِیال پُورن
ہرِ پّریم نانک مگن ہوت --2--

ਕਰਿ ਮਇਆ ਦਇਆ ਦਇਆਲ ਪੂਰਨ
ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥

الِئل گُنّجات الِئل گُنّجات ہے
مکرنّد رس باسن مات ہے
پّرِیت کمل بنّدھاوت آپ --

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ
ਮਕਰੰਦ ਰਸ ਬਾਸਨ ਮਾਤ ਹੇ
ਪ੍ਰੀਤਿ ਕਮਲ ਬੰਧਾਵਤ ਆਪ ॥

چاتّرِک چِت پِیاس چاتّرِک چِت پِیاس ہے
گھن بُونّد بچِتّرِ منِ آس ہے
ال پِیوت بِنست تاپ --

ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ
ਘਨ ਬੂੰਦ ਬਚਿਤ੍ਰਿ ਮਨਿ ਆਸ ਹੇ
ਅਲ ਪੀਵਤ ਬਿਨਸਤ ਤਾਪ ॥

تاپا بِناسن دُوکھ ناسن
مِلُ پّریمُ منِ تنِ اتِ گھنا --

ਤਾਪਾ ਬਿਨਾਸਨ ਦੂਖ ਨਾਸਨ
ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥

ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥	سُنّدرُ چترُ سُجان سُیامی کون رسنا گُݨ بھنا --
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥	گہِ بھُجا لیوہُ نامُ دیوہُ دِرِسٹِ دھارت مِٹت پاپ --
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥	نانکُ جنّپے پتِت پاون ہرِ درسُ پیکھت نہ سنّتاپ --3--
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥	چِتوءُ چِت ناتھ چِتوءُ چِت ناتھ ہے رکھِ لیوہُ سرݨِ اناتھ ہے مِلُ چاءُ چائیلے پّران --
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥	سُنّدر تن دھیان سُنّدر تن دھیان ہے منُ لُبدھ گوپال گیان ہے جاچِک جن راکھت مان --
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥	پّربھ مان پُورن دُکھ بِدیرن سگل اِچھ پُجنّتیا --
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥	ہرِ کنّٹھِ لاگے دِن سبھاگے مِلِ ناہ سیج سوہنّتیا --
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥	پّربھ دِرسٹِ دھاری ملے مُراری سگل کلمل بھئے ہان --

بِنونّتِ نانکؑ میری آس پُورن
مِلے سّرِیدھر گُنڑ نِدھان
--14--1--4--

ਬਿਨਵੰਤਿ ਨਾਨਕ ਮੇਰੀ ਆਸ ਪੂਰਨ
ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥

ੴ سِتنامُ کرتا پُرکھُ نِربھءُ نِروَیرُ اکال مُورتِ
اجُونی سَیبھنّ گُرپّرسادِ --

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

آسا مہلا[1] 1 -- | محلا[1]-

ਆਸਾ ਮਹਲਾ ੧ ॥

وار سلوکا نالِ
سلوکؑ بھی مہلے[1] ہِلے کے لکھے
ٹُنّڈے اس راجَے کی دھُنی -- | محلے[1]-

ਵਾਰ ਸਲੋਕਾ ਨਾਲਿ
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਟੁੰਡੇ ਅਸ ਰਾਜੈ ਕੀ ਧੁਨੀ ॥

سلوکُ م: 1 --

ਸਲੋਕੁ ਮਃ ੧ ॥

بلِہاری گُر آپنڑے
دِہُاڑی سد[1] وار -- | صد[1]-

ਬਲਿਹਾਰੀ ਗੁਰ ਆਪਣੇ
ਦਿਉਹਾੜੀ ਸਦ ਵਾਰ ॥

جِنِ مانڑس تے دیوتے کیۓ
کرت ن لاگی وار --1--

ਜਿਨਿ ਮਾਣਸ ਤੇ ਦੇਵਤੇ ਕੀਏ
ਕਰਤ ਨ ਲਾਗੀ ਵਾਰ ॥੧॥

مہلا[1] 2 -- | محلا[1]-

Page# [463]

ਮਹਲਾ ੨ ॥

جے سءُ چنّدا اُگوہِ
سُورج چڑہِ ہجار --

ਜੇ ਸਉ ਚੰਦਾ ਉਗਵਹਿ
ਸੂਰਜ ਚੜਹਿ ਹਜਾਰ ॥

اتے چانڑ ہودِیا
گُر بِنُ گھور انّدھار --2--

ਏਤੇ ਚਾਨਣ ਹੋਦਿਆ
ਗੁਰ ਬਿਨੁ ਘੋਰ ਅੰਧਾਰ ॥੨॥

م: 1 --	----	ਮਃ ੧ ॥
نانک گُرو ن چیتنی مَنِ آپنڑے سُچیت --	----	ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
چھُٹے تِل بُویاڑ جِءُ سُنّجے اندرِ کھیت --	----	ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
کھیتےَ اندرِ چھُٹیا کہُ نانک سءُ ناہ --	----	ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
پھلیئہِ پھُلیئہِ بپُڑے بھی تن وِچ سُیاہ --3--	----	ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
پئُڑی --	----	ਪਉੜੀ ॥
آپینّہے آپ ساجِئو آپینّہے رچِئو ناءُ --	----	ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ ॥
دُوِی کُدرتِ[1] ساجیئےَ کرِ آسنُ ڈِٹھو چاءُ -- | قُدرتِ-	----	ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
داتا کرتا آپِ توُنّ تُس دیوہِ کرہِ پساءُ --	----	ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
توُنّ جانُوئی سبھسےَ دے لَیسہِ جِنّدُ کواءُ --	----	ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
کرِ آسنُ ڈِٹھو چاءُ --1--	----	ਕਰਿ ਆਸਣੁ ਡਿਠੋ ਚਾਉ ॥੧॥

سلوکُ م: 1 --	----	ਸਲੋਕੁ ਮਃ ੧ ॥
سچے تیرے کھنّڈ سچے بّرہمنّڈ --	----	ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
سچے تیرے لوء سچے آکار --	----	ਸਚੇ ਤੇਰੇ ਲੋਅ ਸਚੇ ਆਕਾਰ ॥
سچے تیرے کرݨے سرب بیچار --	----	ਸਚੇ ਤੇਰੇ ਕਰਣੇ ਸਰਬ ਬੀਚਾਰ ॥
سچا تیرا امرُ سچا دِیباݨُ --	----	ਸਚਾ ਤੇਰਾ ਅਮਰੁ ਸਚਾ ਦੀਬਾਣੁ ॥
سچا تیرا ہُکمُ[1] سچا پھُرماݨُ[2] -- | [1]حُکمُ- [2]فُرماݨُ-	----	ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
سچا تیرا کرمُ سچا نِیساݨُ[1] -- | [1]نِیشاݨُ-	----	ਸਚਾ ਤੇਰਾ ਕਰਮੁ ਸਚਾ ਨੀਸਾਣੁ ॥
سچے تُدھُ آکھِ لکھ کروڑِ --	----	ਸਚੇ ਤੁਧੁ ਆਖਹਿ ਲਖ ਕਰੋੜਿ ॥
سچےَ سبھِ تاݨِ سچےَ سبھِ جورِ[1] -- | [1]زورِ-	----	ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
سچی تیری سِپھتِ[1] سچی سالاہ[2] -- | [1]صِفتِ- [2]سالاح-	----	ਸਚੀ ਤੇਰੀ ਸਿਫਤਿ ਸਚੀ ਸਾਲਾਹ ॥
سچی تیری کُدرتِ[1] سچے پاتِساہ[2] -- | [1]قُدرتِ- [2]پاتِشاہ-	----	ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
نانک سچُ دھِیائِن سچُ --	----	ਨਾਨਕ ਸਚੁ ਧਿਆਇਨਿ ਸਚੁ ॥
جو مرِ جنّمے سُ کچُ نِکچُ --1--	----	ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
م: 1 --	----	ਮਃ ੧ ॥
وڈی وڈِیائی جا وڈا ناءُ --	----	ਵਡੀ ਵਡਿਆਈ ਜਾ ਵਡਾ ਨਾਉ ॥
وڈی وڈِیائی جا سچُ نِیاءُ --	----	ਵਡੀ ਵਡਿਆਈ ਜਾ ਸਚੁ ਨਿਆਉ ॥
وڈی وڈِیائی جا نہچل تھاءُ --	----	ਵਡੀ ਵਡਿਆਈ ਜਾ ਨਿਹਚਲ ਥਾਉ ॥
وڈی وڈِیائی جاݨےَ آلاءُ --	----	ਵਡੀ ਵਡਿਆਈ ਜਾਣੈ ਆਲਾਉ ॥

وڈی وڈِیائی بُجھے سبھِ بھاءُ --	----	ਵਡੀ ਵਡਿਆਈ ਬੁਝੈ ਸਭਿ ਭਾਉ ॥
وڈی وڈِیائی جا پُچھِ ن داتِ --	----	ਵਡੀ ਵਡਿਆਈ ਜਾ ਪੁਛਿ ਨ ਦਾਤਿ ॥
وڈی وڈِیائی جا آپے آپِ --	----	ਵਡੀ ਵਡਿਆਈ ਜਾ ਆਪੇ ਆਪਿ ॥
نانک کار ن کتھنی جاءِ --	----	ਨਾਨਕ ਕਾਰ ਨ ਕਥਨੀ ਜਾਇ ॥
کیِتا کرنٹا سرب رجاءِ[1] --2-- | [1]رضاءِ-	----	ਕੀਤਾ ਕਰਣਾ ਸਰਬ ਰਜਾਇ ॥੨॥
مہلا[1] 2 -- | [1]محلا-	----	ਮਹਲਾ ੨ ॥
اِہُ جگُ سچےَ کی ہےَ کوٹھڑی سچے کا وِچ واسُ --	----	ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
اِکنّہا ہُکمِ[1] سماءِ لئے اِکنّہا ہُکمے[2] کرے وِناسُ -- | [1]حُکمِ- [2]حُکمے-	----	ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
اِکنّہا بھانٹےَ کڈھِ لئے اِکنّہا مائِیا وِچِ نِواسُ --	----	ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
ایوِ بھِ آکھِ ن جاپئی جِ کسےَ آنٹے راسِ --	----	ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
نانک گُرمُکھِ جانٹیئےَ جا کءُ آپِ کرے پرگاسُ --3--	----	ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
پئُڑی --	----	ਪਉੜੀ ॥
نانک جیء اُپاءِ کےَ لِکھِ ناوےَ دھرمُ بہالِیا --	----	ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

اوتھےَ سچے ہی سچِ نبڑےَ چُݨِ وکھِ کڈھے ججمالیا ــ	----	ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
تھاءُ ن پائِن کُوڑِیار مُہ کالّہےَ دوجکِ[1] چالیا ــ | [1]دوزکِ ـ	----	ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹੈ ਦੋਜਕਿ ਚਾਲਿਆ ॥
تیرےَ ناءِ رتے سے جِݨِ گئے ہارِ گئے سِ ٹھگݨ والیا ــ	----	ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
لِکھِ ناوےَ دھرمُ بہالیا ــ2ــ	----	ਲਿਖਿ ਨਾਵੈ ਧਰਮੁ ਬਹਾਲਿਆ ॥੨॥
سلوک م: 1 ــ	----	ਸਲੋਕ ਮਃ ੧ ॥
وِسمادُ ناد وِسمادُ وید ــ	----	ਵਿਸਮਾਦੁ ਨਾਦ ਵਿਸਮਾਦੁ ਵੇਦ ॥
وِسمادُ جیء وِسمادُ بھید ــ	----	ਵਿਸਮਾਦੁ ਜੀਅ ਵਿਸਮਾਦੁ ਭੇਦ ॥
وِسمادُ رُوپ وِسمادُ رنّگ ــ	----	ਵਿਸਮਾਦੁ ਰੂਪ ਵਿਸਮਾਦੁ ਰੰਗ ॥
وِسمادُ ناگے پھِرہِ جنّت ــ	----	ਵਿਸਮਾਦੁ ਨਾਗੇ ਫਿਰਹਿ ਜੰਤ ॥
وِسمادُ پئُݨُ وِسمادُ پاݨی ــ	Page# [464]	ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
وِسمادُ اگنی کھیڈہِ وِڈاݨی ــ	----	ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
وِسمادُ دھرتی وِسمادُ کھاݨی ــ	----	ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥
وِسمادُ سادِ لگہِ پراݨی ــ	----	ਵਿਸਮਾਦੁ ਸਾਦਿ ਲਗਹਿ ਪਰਾਣੀ ॥
وِسمادُ سنّجوگُ وِسمادُ وِجوگُ ــ	----	ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥
وِسمادُ بھُکھ وِسمادُ بھوگُ ــ	----	ਵਿਸਮਾਦੁ ਭੁਖ ਵਿਸਮਾਦੁ ਭੋਗੁ ॥
وِسمادُ سِپھتِ[1] وِسمادُ سالاہ[2] ــ | [1]صِفتِ ـ [2]سالاح ـ	----	ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥

ਵਿਸਮਾਦੁ ਉਝੜ ਵਿਸਮਾਦੁ ਰਾਹ ॥ ---- وِسمادُ اُجھڑ وِسمادُ راہ ۔۔

ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ---- وِسمادُ نیڑے وِسمادُ دُورِ ۔۔

ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ---- وِسمادُ دیکھے ہاجرا[1] ہجُورِ[2] ۔۔ | [1]حاضرا۔ [2]حضُورِ۔

ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ---- ویکھِ وِڈانڑُ رہِیا وِسمادُ ۔۔

ਨਾਨਕ ਬੁਝਣੁ ਪੂਰੈ ਭਾਗਿ ॥੧॥ ---- نانک بُجھنڑُ پُورے بھاگِ ۔۔1۔۔

ਮਃ ੧ ॥ ---- م: 1 ۔۔

ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ ॥ ----
کُدرتِ[1] دِسے کُدرتِ[2] سُنڑیئے
کُدرتِ[3] بھء سُکھ سارُ ۔۔ | [1]قُدرتِ۔
[2]قُدرتِ۔ [3]قُدرتِ۔

ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ ॥ ----
کُدرتِ[1] پاتالی آکاسی
کُدرتِ[2] سرب آکارُ ۔۔ | [1]قُدرتِ۔ [2]قُدرتِ۔

ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ ॥ ----
کُدرتِ[1] وید پُرانڑ کتیبا
کُدرتِ[2] سرب وِیچارُ ۔۔ | [1]قُدرتِ۔ [2]قُدرتِ۔

ਕੁਦਰਤਿ ਖਾਣਾ ਪੀਣਾ ਪੈਨ੍ਣੁ
ਕੁਦਰਤਿ ਸਰਬ ਪਿਆਰੁ ॥ ----
کُدرتِ[1] کھانڑا پِینڑا پَینّھنڑُ
کُدرتِ[2] سرب پِیارُ ۔۔ | [1]قُدرتِ۔ [2]قُدرتِ۔

ਕੁਦਰਤਿ ਜਾਤੀ ਜਿਨਸੀ ਰੰਗੀ
ਕੁਦਰਤਿ ਜੀਅ ਜਹਾਨ ॥ ----
کُدرتِ[1] جاتی[2] جِنسی رنّگی
کُدرتِ[3] جیء جہان ۔۔ | [1]قُدرتِ۔ [2]ذاتی۔
[3]قُدرتِ۔

کُدرتِ[1] نیکِیا کُدرتِ[2] بدِیِیا
کُدرتِ[3] مانُ ابھِمانُ ۔۔ | [1]قُدرتِ۔ [2]قُدرتِ۔
[3]قُدرتِ۔

ਕੁਦਰਤਿ ਨੇਕੀਆ ਕੁਦਰਤਿ ਬਦੀਆ
ਕੁਦਰਤਿ ਮਾਨੁ ਅਭਿਮਾਨੁ ॥

کُدرتِ[1] پئُݨُ پاݨی بَیسنّترُ
کُدرتِ[2] دھرتی کھاکُ[3] ۔۔ | [1]قُدرتِ۔
[2]قُدرتِ۔ [3]خاکُ۔

ਕੁਦਰਤਿ ਪਉਣੁ ਪਾਣੀ ਬੈਸੰਤਰੁ
ਕੁਦਰਤਿ ਧਰਤੀ ਖਾਕੁ ॥

سبھ تیری کُدرتِ[1] توُنّ کادِرُ[2] کرتا
پاکی نائی پاکُ ۔۔ | [1]قُدرتِ۔ [2]قادِرُ۔

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ
ਪਾਕੀ ਨਾਈ ਪਾਕੁ ॥

نانک ہُکمے[1] انّدرِ ویکھے
ورتے تاکو تاکُ ۔۔2۔۔ | [1]حُکمے۔

ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ ॥੨॥

پئُڑی ۔۔

ਪਉੜੀ ॥

آپینّہے بھوگ بھوگِ کے
ہوءِ بھسمڑِ بھئُرُ سِدھائِیا ۔۔

ਆਪੀਨੈ੍ ਭੋਗ ਭੋਗਿ ਕੈ
ਹੋਇ ਭਸਮੜਿ ਭਉਰੁ ਸਿਧਾਇਆ ॥

وڈا ہویا دُنیدارُ
گلِ سنّگلُ گھتِ چلائِیا ۔۔

ਵਡਾ ਹੋਆ ਦੁਨੀਦਾਰੁ
ਗਲਿ ਸੰਗਲੁ ਘਤਿ ਚਲਾਇਆ ॥

اگے کرݨی کیِرتِ واچیئے
بہِ لیکھا کرِ سمجھائِیا ۔۔

ਅਗੈ ਕਰਣੀ ਕੀਰਤਿ ਵਾਚੀਐ
ਬਹਿ ਲੇਖਾ ਕਰਿ ਸਮਝਾਇਆ ॥

تھاءُ ن ہووی پئُدِیئی
ہُݨِ سُݨیئے کِیا رُوائِیا ۔۔

ਥਾਉ ਨ ਹੋਵੀ ਪਉਦੀਈ
ਹੁਣਿ ਸੁਣੀਐ ਕਿਆ ਰੂਆਇਆ ॥

مݨِ انّدھے جنمُ گوائِیا ۔۔3۔۔

ਮਨਿ ਅੰਧੈ ਜਨਮੁ ਗਵਾਇਆ ॥੩॥

سلوک م: 1 --	----	ਸਲੋਕ ਮਃ ੧ ॥
بھَے وِچ پوݨُ وہے سدواءُ --	----	ਭੈ ਵਿਚਿ ਪਵਣੁ ਵਹੈ ਸਦਵਾਉ ॥
بھَے وِچ چلہِ لکھ دریاءُ --	----	ਭੈ ਵਿਚਿ ਚਲਹਿ ਲਖ ਦਰੀਆਉ ॥
بھَے وِچ اگن کڈھے ویگارِ --	----	ਭੈ ਵਿਚਿ ਅਗਨਿ ਕਢੈ ਵੇਗਾਰਿ ॥
بھَے وِچ دھرتی دبی بھارِ --	----	ਭੈ ਵਿਚਿ ਧਰਤੀ ਦਬੀ ਭਾਰਿ ॥
بھَے وِچ اِنّدُ پھِرے سر بھارِ --	----	ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
بھَے وِچ راجا دھرمُ دُیارُ --	----	ਭੈ ਵਿਚਿ ਰਾਜਾ ਧਰਮੁ ਦੁਆਰੁ ॥
بھَے وِچ سُورجُ بھَے وِچ چنّدُ --	----	ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥
کوہ کروڑی چلت ن انّتُ --	----	ਕੋਹ ਕਰੋੜੀ ਚਲਤ ਨ ਅੰਤੁ ॥
بھَے وِچ سِدھ بُدھ سُر ناتھ --	----	ਭੈ ਵਿਚਿ ਸਿਧ ਬੁਧ ਸੁਰ ਨਾਥ ॥
بھَے وِچ آڈاݨے آکاس --	----	ਭੈ ਵਿਚਿ ਆਡਾਣੇ ਆਕਾਸ ॥
بھَے وِچ جودھ مہابل سُور --	----	ਭੈ ਵਿਚਿ ਜੋਧ ਮਹਾਬਲ ਸੂਰ ॥
بھَے وِچ آوہِ جاوہِ پُور --	----	ਭੈ ਵਿਚਿ ਆਵਹਿ ਜਾਵਹਿ ਪੂਰ ॥
سگلِیا بھءُ لکھِیا سِرِ لیکھُ --	----	ਸਗਲਿਆ ਭਉ ਲਿਖਿਆ ਸਿਰਿ ਲੇਖੁ ॥
نانک نِربھءُ نِرنّکارُ سچ ایکُ --1--	----	ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
م: 1 --	----	ਮਃ ੧ ॥
نانک نِربھءُ نِرنّکارُ ہورِ کیتے رام روال --	----	ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

کیتِیا کنّنہ کہاݨِیا کیتے بید بِچار --	----	ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ ॥
کیتے نچہِ منّگتے گِڑِ مُڑِ پُورہِ تال --	----	ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥
باجاری[1] باجار[2] مہِ آءِ کڈھہِ باجار[3] -- | [1]بازاری- [2]بازار- [3]بازار-	----	ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
گاوہِ راجے راݨِیا بولہِ آل پتال --	----	ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
لکھ ٹکِیا کے مُنّدڑے لکھ ٹکِیا کے ہار --	----	ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥
جِتُ تنِ پائِئہِ نانکا سے تن ہووہِ چھار --	----	ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥
گِیانُ ن گلِیئی ڈھُوڈھیئَے کتھنا کرڑا سارُ --	Page# [465]	ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
کرمِ ملَے تا پائیئَے ہور ہِکمتِ[1] ہُکمُ[2] کھُیارُ[3] --2-- | [1]حِکمتِ- [2]حُکمُ- [3]خُیارُ-	----	ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
پئُڑی --	----	ਪਉੜੀ ॥
ندرِ کرہِ جے آپݨی تا ندری ستِگُرُ پائِیا --	----	ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

ایہُ جیءُ بہُتے جنم بھرنّمیا
تا ستِگُرِ سبدُ سُنائِیا --
---- ਏਹੁ ਜੀਉ ਬਹੁਤੇ ਜਨਮ ਭਰੰਮਿਆ
ਤਾ ਸਤਿਗੁਰਿ ਸਬਦੁ ਸੁਣਾਇਆ ॥

ستِگُر جیوڈُ داتا کو نہی
سبھِ سُنِئہُ لوک سبائِیا --
---- ਸਤਿਗੁਰ ਜੇਵਡੁ ਦਾਤਾ ਕੋ ਨਹੀ
ਸਭਿ ਸੁਣਿਅਹੁ ਲੋਕ ਸਬਾਇਆ ॥

ستِگُرِ ملِۓ سچُ پائِیا
جِنّہی وِچہُ آپُ گوائِیا --
---- ਸਤਿਗੁਰਿ ਮਿਲਿਐ ਸਚੁ ਪਾਇਆ
ਜਿਨੀ੍ ਵਿਚਹੁ ਆਪੁ ਗਵਾਇਆ ॥

جِنِ سچو سچُ بجھائِیا --4-- ---- ਜਿਨਿ ਸਚੋ ਸਚੁ ਬੁਝਾਇਆ ॥੪॥

سلوک م: 1 -- ---- ਸਲੋਕ ਮਃ ੧ ॥

گھڑِییا سبھے گوپییا
پہر کنّنّہ گوپال --
---- ਘੜੀਆ ਸਭੇ ਗੋਪੀਆ
ਪਹਰ ਕੰਨ੍ ਗੋਪਾਲ ॥

گہنے پئُنُ پاݨی بیَسنّترُ
چنّدُ سُورجُ اوتار --
---- ਗਹਣੇ ਪਉਣੁ ਪਾਣੀ ਬੈਸੰਤਰੁ
ਚੰਦੁ ਸੂਰਜੁ ਅਵਤਾਰ ॥

سگلی دھرتی مالُ دھنُ
ورتنِ سرب جنّجال[1] -- | [1] زنّجال-
---- ਸਗਲੀ ਧਰਤੀ ਮਾਲੁ ਧਨੁ
ਵਰਤਣਿ ਸਰਬ ਜੰਜਾਲ ॥

نانک مُسےَ گیان وِہُوݨی
کھاءِ گئِیا جمکالُ --1--
---- ਨਾਨਕ ਮੁਸੈ ਗਿਆਨ ਵਿਹੂਣੀ
ਖਾਇ ਗਇਆ ਜਮਕਾਲੁ ॥੧॥

م: 1 -- ---- ਮਃ ੧ ॥

وائِنِ چیلے نچنِ گُر -- ---- ਵਾਇਨਿ ਚੇਲੇ ਨਚਨਿ ਗੁਰ ॥

پَیر ہلائِنِ پھیرنِہِ سِر -- ---- ਪੈਰ ਹਲਾਇਨਿ ਫੇਰਨਿ੍ ਸਿਰ ॥

اُڈِ اُڈِ راوا جھاٹےَ پاءِ --	----	ਉਡਿ ਉਡਿ ਰਾਵਾ ਝਾਟੈ ਪਾਇ ॥
ویکھےَ لوکُ ہسےَ گھرِ جاءِ --	----	ਵੇਖੈ ਲੋਕੁ ਹਸੈ ਘਰਿ ਜਾਇ ॥
روٹیِیا کارنِ پوُرہِ تال --	----	ਰੋਟੀਆ ਕਾਰਣਿ ਪੂਰਹਿ ਤਾਲ ॥
آپُ پچھاڑہِ دھرتی نالِ --	----	ਆਪੁ ਪਛਾੜਹਿ ਧਰਤੀ ਨਾਲਿ ॥
گاونِ گوپیِیا گاونِ کانّہ --	----	ਗਾਵਨਿ ਗੋਪੀਆ ਗਾਵਨਿ ਕਾਨ੍ ॥
گاونِ سِیتا راجے رام --	----	ਗਾਵਨਿ ਸੀਤਾ ਰਾਜੇ ਰਾਮ ॥
نِربھءُ نِرنّکارُ سچُ نامُ --	----	ਨਿਰਭਉ ਨਿਰੰਕਾਰੁ ਸਚੁ ਨਾਮੁ ॥
جا کا کِیِیا سگل جہانُ --	----	ਜਾ ਕਾ ਕੀਆ ਸਗਲ ਜਹਾਨੁ ॥
سیوک سیوہِ کرمِ چڑاءُ --	----	ਸੇਵਕ ਸੇਵਹਿ ਕਰਮਿ ਚੜਾਉ ॥
بھِنّنی رَینڑِ جِنّھا منِ چاءُ --	----	ਭਿੰਨੀ ਰੈਣਿ ਜਿਨ੍ਾ ਮਨਿ ਚਾਉ ॥
سِکھی سِکھِیا گُر وِیچارِ --	----	ਸਿਖੀ ਸਿਖਿਆ ਗੁਰ ਵੀਚਾਰਿ ॥
ندری کرمِ لگھاۓ پارِ --	----	ਨਦਰੀ ਕਰਮਿ ਲਘਾਏ ਪਾਰਿ ॥
کولُو چرکھا چکی چکُ --	----	ਕੋਲੂ ਚਰਖਾ ਚਕੀ ਚਕੁ ॥
تھل وارولے بہُتُ اننّتُ --	----	ਥਲ ਵਾਰੋਲੇ ਬਹੁਤੁ ਅਨੰਤੁ ॥
لاٹُو مادھانِیا انگاہ --	----	ਲਾਟੂ ਮਾਧਾਣੀਆ ਅਨਗਾਹ ॥
پنّکھی بھئُدِییا لَینِ ن ساہ --	----	ਪੰਖੀ ਭਉਦੀਆ ਲੈਨਿ ਨ ਸਾਹ ॥
سُوۓَ چاڑِ بھوائِئہِ جنّت --	----	ਸੂਐ ਚਾੜਿ ਭਵਾਈਅਹਿ ਜੰਤ ॥
نانک بھئُدِیا گنّت ن انّت --	----	ਨਾਨਕ ਭਉਦਿਆ ਗਣਤ ਨ ਅੰਤ ॥
بنّدھن بنّدھِ بھواۓ سوءِ --	----	ਬੰਧਨ ਬੰਧਿ ਭਵਾਏ ਸੋਇ ॥

پئۓ کِرتِ نچے سبھُ کوءِ --	----	ਪਇਐ ਕਿਰਤਿ ਨਚੈ ਸਭੁ ਕੋਇ ॥
نِچ نِچ ہسہِ چلہِ سے روءِ --	----	ਨਚਿ ਨਚਿ ਹਸਹਿ ਚਲਹਿ ਸੇ ਰੋਇ ॥
اُڈِ ن جاہی سِدھ ن ہوہِ --	----	ਉਡਿ ਨ ਜਾਹੀ ਸਿਧ ਨ ਹੋਹਿ ॥
نچݨُ کُدݨُ من کا چاءُ --	----	ਨਚਣੁ ਕੁਦਣੁ ਮਨ ਕਾ ਚਾਉ ॥
نانک جِنّہ مَنِ بھءُ تِنّہا مَنِ بھاءُ --2--	----	ਨਾਨਕ ਜਿਨ੍ ਮਨਿ ਭਉ ਤਿਨ੍ਾ ਮਨਿ ਭਾਉ ॥੨॥
پئُڑی --	----	ਪਉੜੀ ॥
ناءُ تیرا نِرنّکارُ ہے ناءِ لئِۓ نرکِ ن جائیۓ --	----	ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
جیءُ پِنّڈُ سبھُ تِس دا دے کھاجے آکھِ گوائیۓ --	----	ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
جے لوڑہِ چنّگا آپݨا کرِ پُنّہُ نیچُ سدائیۓ --	----	ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
جے جرواݨا پرہرے جرُ ویس کریدی آئیۓ --	----	ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
کو رہے ن بھرِیۓ پائیۓ --5--	----	ਕੋ ਰਹੈ ਨ ਭਰੀਐ ਪਾਈਐ ॥੫॥
سلوک م: 1 --	----	ਸਲੋਕ ਮਃ ੧ ॥
مُسلمانا سِپھتِ[1] سرِیئتِ[2] پڑِ پڑِ کرہِ بیچارُ -- | [1]صِفتِ- [2]شرِیئتِ-	----	ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥	----	بنّدے سے جِ پوہِ وِچِ بنّدی ویکھݨ کءُ دِیدارُ ـ ـ
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥	----	ہِنّدُو سالاہی[1] سالاہنِ[2] درسنِ رُوپِ اپارُ ـ ـ | [1]سالاحی۔ [2]سالاحنِ۔
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥	----	تیرتھِ ناوہِ ارچا پُوجا اگر واسُ بہکارُ ـ ـ
ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ ॥	----	جوگی سُنّنِ دھِیاونّہِ جیتے الکھ نامُ کرتارُ ـ ـ
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥	Page# [466]	سُوکھم مُورتِ نامُ نِرنّجن کائِیا کا آکارُ ـ ـ
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥	----	ستِیا منِ سنّتوکھُ اُپجَے دیݨےَ کےَ وِیچارِ ـ ـ
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥	----	دے دے منّگہِ سہسا گُوݨا سوبھ کرے سنّسارُ ـ ـ
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥	----	چورا جارا تےَ کُوڑِیارا کھارابا ویکار ـ ـ
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥	----	اِکِ ہودا کھاءِ چلہِ اَیتھاءُو تِنا بھِ کائی کار ـ ـ

جلِ تھلِ جِیا پُرِیا لوِیا آکارا آکار --	----	ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
اوءِ جِ آکھِ سُ توُنّہے جانھِ تِنا بھِ تیری سار --	----	ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
نانک بھگتا بھُکھ سالاہنُ[1] سچُ نامُ آدھارُ -- | [1]سالاحنُ-	----	ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
سدا اننّدِ رہہِ دِنُ راتی گُنوںتِیا پا چھارُ --1--	----	ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
م: 1 --	----	ਮਃ ੧ ॥
مِٹی مُسلمان کی پیڑےَ پئی کُمّہِیار --	----	ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥
گھڑِ بھانْڈے اِٹا کِیا جلدی کرے پُکار --	----	ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
جلِ جلِ رووےَ بپُڑی جھڑِ جھڑِ پوہِ انّگیار --	----	ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
نانک جِن کرتےَ کارنُ کِیا سو جانےَ کرتارُ --2--	----	ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥
پئُڑی --	----	ਪਉੜੀ ॥

بِنُ ستِگُر کِنےَ ن پائِئو بِنُ ستِگُر کِنےَ ن پائِیا --	----	ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ستِگُر وِچِ آپُ رکھِئونُ کرِ پرگٹُ آکھِ سُݨائِیا --	----	ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ستِگُر مِلِۓَ سدا مُکتُ ہےَ جِنِ وِچہُ موہُ چُکائِیا --	----	ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
اُتمُ ایہُ بیچارُ ہےَ جِنِ سچے سِءُ چِتُ لائِیا --	----	ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
جگجیِونُ داتا پائِیا --6--	----	ਜਗਜੀਵਨੁ ਦਾਤਾ ਪਾਇਆ ॥੬॥
سلوک م: 1 --	----	ਸਲੋਕ ਮਃ ੧ ॥
ہءُ وِچِ آئِیا ہءُ وِچِ گئِیا --	----	ਹਉ ਵਿਚਿ ਆਇਆ ਹਉ ਵਿਚਿ ਗਇਆ ॥
ہءُ وِچِ جنّمِیا ہءُ وِچِ مُیا --	----	ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ہءُ وِچِ دِتا ہءُ وِچِ لئِیا --	----	ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ہءُ وِچِ کھٹِیا ہءُ وِچِ گئِیا --	----	ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ہءُ وِچِ سچِیارُ کوُڑِیارُ --	----	ਹਉ ਵਿਚਿ ਸਚਿਆਰੁ ਕੂੜਿਆਰੁ ॥
ہءُ وِچِ پاپ پُنّن وِیچارُ --	----	ਹਉ ਵਿਚਿ ਪਾਪ ਪੁੰਨ ਵੀਚਾਰੁ ॥
ہءُ وِچِ نرکِ سُرگِ اوتارُ --	----	ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ہءُ وِچِ ہسےَ ہءُ وِچِ رووےَ --	----	ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ہءُ وِچِ بھرِیۓَ ہءُ وِچِ دھووےَ --	----	ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥

ਹਉ ਵਿਚਿ ਜਾਤੀ ਜਿਨਸੀ ਖੋਵੈ ॥	ہءُ وِچ جاتی[1] جِنسی کھووے -- | [1]زاتی-
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥	ہءُ وِچ مُورکھُ ہءُ وِچ سِیانٌا --
ਮੋਖ ਮੁਕਤਿ ਕੀ ਸਾਰ ਨ ਜਾਣਾ ॥	موکھ مُکتِ کی سار ن جانٌا --
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥	ہءُ وِچ مائِیا ہءُ وِچ چھائِیا --
ਹਉਮੈ ਕਰਿ ਕਰਿ ਜੰਤ ਉਪਾਇਆ ॥	ہئُمےَ کرِ کرِ جنّت اُپائِیا --
ਹਉਮੈ ਬੂਝੈ ਤਾ ਦਰੁ ਸੂਝੈ ॥	ہئُمےَ بُوجھےَ تا درُ سُوجھےَ --
ਗਿਆਨ ਵਿਹੂਣਾ ਕਥਿ ਕਥਿ ਲੂਝੈ ॥	گِیان وِہُونٌا کتھِ کتھِ لُوجھےَ --
ਨਾਨਕ ਹੁਕਮੀ ਲਿਖੀਐ ਲੇਖੁ ॥	نانک ہُکمی[1] لِکھیِئےَ لیکھُ -- | [1]حُکمی-
ਜੇਹਾ ਵੇਖਹਿ ਤੇਹਾ ਵੇਖੁ ॥੧॥	جیہا ویکھہِ تیہا ویکھُ --1--
ਮਹਲਾ ੨ ॥	مہلا[1] 2 -- | [1]محلا-
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥	ہئُمےَ ایہا جاتِ[1] ہے ہئُمےَ کرم کماہِ -- | [1]زاتِ-
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥	ہئُمےَ ایئی بنّدھنا پھِرِ پھِرِ جونی پاہِ --
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥	ہئُمےَ کِتھہُ اُوپجےَ کِت سنّجمِ اِہ جاءِ --
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥	ہئُمےَ ایہو ہُکمُ[1] ہے پئِۓَ کِرتِ پھِراہِ -- | [1]حُکمُ-

ہئُمےَ دِیرگھ روگُ ہےَ دارُو بھی اِسُ ماہِ --	----	ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
کِرپا کرے جے آپنْڑی تا گُر کا سبدُ کماہِ --	----	ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
نانکُ کہےَ سُنْڑہُ جنہُ اِتُ سنّجمِ دُکھ جاہِ --2--	----	ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
پئُڑی --	----	ਪਉੜੀ ॥
سیو کیِتی سنّتوکھِئیِں جِنّہی سچو سچُ دھِیائِیا --	----	ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
اوہنّی منّدےَ پیَرُ ن رکھِئو کرِ سُکّرِتُ دھرمُ کمائِیا --	Page# [467]	ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
اوہنّی دُنیا توڑے بنّدھنا انّنُ پانْڑی تھوڑا کھائِیا --	----	ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
تُونّ بکھسِیسی[1] اگلا نِت دیوہِ چڑہِ سوائِیا -- | [1] بخشِیسی-	----	ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
وڈِیائی وڈا پائِیا --7--	----	ਵਡਿਆਈ ਵਡਾ ਪਾਇਆ ॥੭॥
سلوک م: 1 --	----	ਸਲੋਕ ਮਃ ੧ ॥
پُرکھاں بِرکھاں تِیرتھاں تٹاں میگھاں کھیتانْہ --	----	ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥

دِیپاں لوِیا منّڈلاں کھنّڈاں وربھنّڈانْہ --	----	ਦੀਪਾਂ ਲੋਆ ਮੰਡਲਾਂ ਖੰਡਾਂ ਵਰਭੰਡਾਂਹ ॥
انّڈج جیرج اُتبھُجاں کھانڑیں سیتجانْہ --	----	ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
سوٗ مِتِ جانڑےَ نانکا سراں میراں جنّتاہ --	----	ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
نانکؔ جنّت اُپاءِ کےَ سنّمالے سبھناہ --	----	ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
جِن کرتےَ کرنڑا کِیا چِنّتا بھِ کرنڑیں تاہ --	----	ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
سوٗ کرتا چِنّتا کرے جِن اُپائِیا جگُ --	----	ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
تِسُ جوہاری سُئست تِسُ تِسُ دِیبانڑُ ابھگُ --	----	ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
نانکؔ سچے نام بِنُ کِیا ٹِکا کِیا تگُ --1--	----	ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
م: 1 --	----	ਮਃ ੧ ॥
لکھ نیکِیا چنگِیائِیا لکھ پُنّنا پروانڑُ --	----	ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥

لکھ تپ اُپرِ تیر تھاں سہج جوگ بیبانڑ --	----	ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
لکھ سُورتنڑ سنّگرام رنڑ مہِ چھُٹہِ پرانڑ --	----	ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
لکھ سُرتی لکھ گِیان دھِیان پڑِیئہِ پاٹھ پُرانڑ --	----	ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
جِن کرتے کرنڑا کِیا لِکھِیا آونڑ جانڑُ --	----	ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
نانک متی مِتھِیا کرمُ سچا نِیسانڑُ[1] --2-- | [1]نِیشانڑُ-	----	ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
پئُڑی --	----	ਪਉੜੀ ॥
سچا ساہِبُ[1] ایکُ توُنّ جِن سچو سچُ ورتائِیا -- | [1]صاحِبُ-	----	ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
جِسُ توُنّ دیہِ تِسُ ملے سچُ تا تِنّھی سچُ کمائِیا --	----	ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ستِگُرِ ملِۓ سچُ پائِیا جِنّہ کے ہِردے سچُ وسائِیا --	----	ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
مُورکھ سچُ ن جانڑّہی منمُکھی جنمُ گوائِیا --	----	ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥

وِچ دُنیا کاہے آئیا --8--	----	ਵਿਚਿ ਦੁਨੀਆ ਕਾਹੇ ਆਇਆ ॥੮॥
سلوکُ م: 1 --	----	ਸਲੋਕੁ ਮਃ ੧ ॥
پڑ پڑ گڈی لدِیئہِ پڑ پڑ بھرِیئہِ ساتھ --	----	ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
پڑ پڑ بیڑی پائیئے پڑ پڑ گڈِیئہِ کھات --	----	ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
پڑِیئہِ جیتے برس برس پڑِیئہِ جیتے ماس --	----	ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
پڑیئے جیتی آرجا پڑِیئہِ جیتے ساس --	----	ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
نانک لیکھے اِک گل ہورُ ہئُمے جھکھنٹا جھاکھ --1--	----	ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
م: 1 --	----	ਮਃ ੧ ॥
لِکھ لِکھ پڑیا --	----	ਲਿਖਿ ਲਿਖਿ ਪੜਿਆ ॥
تیتا کڑیا --	----	ਤੇਤਾ ਕੜਿਆ ॥
بہُ تیرتھ بھوِیا --	----	ਬਹੁ ਤੀਰਥ ਭਵਿਆ ॥
تیتو لویا --	----	ਤੇਤੋ ਲਵਿਆ ॥
بہُ بھیکھ کِیا دیہی دُکھ دِییا --	----	ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
سہُ وے جِیا اپٹا کِیا --	----	ਸਹੁ ਵੇ ਜੀਆ ਅਪਣਾ ਕੀਆ ॥

اننّ ن کھائِیا سادُ گوائِیا --	----	ਅੰਨੁ ਨ ਖਾਇਆ ਸਾਦੁ ਗਵਾਇਆ ॥
بہُ دُکھُ پائِیا دُوجا بھائِیا --	----	ਬਹੁ ਦੁਖੁ ਪਾਇਆ ਦੂਜਾ ਭਾਇਆ ॥
بسترّ ن پہِرےَ --	----	ਬਸਤ੍ਰ ਨ ਪਹਿਰੈ ॥
اہِنِس کہرےَ --	----	ਅਹਿਨਿਸਿ ਕਹਰੈ ॥
مونِ وِگُوتا --	----	ਮੋਨਿ ਵਿਗੂਤਾ ॥
کِءُ جاگےَ گُر بِنُ سُوتا --	----	ਕਿਉ ਜਾਗੈ ਗੁਰ ਬਿਨੁ ਸੂਤਾ ॥
پگ اُپیتاݨا --	----	ਪਗ ਉਪੇਤਾਣਾ ॥
اپݨا کِیا کماݨا --	----	ਅਪਣਾ ਕੀਆ ਕਮਾਣਾ ॥
الُ ملُ کھائی سِرِ چھائی پائی --	----	ਅਲੁ ਮਲੁ ਖਾਈ ਸਿਰਿ ਛਾਈ ਪਾਈ ॥
مُورکھِ اندّھےَ پتِ گوائی --	----	ਮੂਰਖਿ ਅੰਧੈ ਪਤਿ ਗਵਾਈ ॥
وِݨُ ناوےَ کِچھُ تھاءِ ن پائی --	----	ਵਿਣੁ ਨਾਵੈ ਕਿਛੁ ਥਾਇ ਨ ਪਾਈ ॥
رہےَ بیباݨی مڑی مساݨی --	----	ਰਹੈ ਬੇਬਾਣੀ ਮੜੀ ਮਸਾਣੀ ॥
اندھُ ن جاݨےَ پھِرِ پچھُتاݨی --	----	ਅੰਧੁ ਨ ਜਾਣੈ ਫਿਰਿ ਪਛੁਤਾਣੀ ॥
سِتگُرُ بھیٹے سو سُکھُ پاۓ --	Page# [468]	ਸਤਿਗੁਰੁ ਭੇਟੇ ਸੋ ਸੁਖੁ ਪਾਏ ॥
ہرِ کا نامُ منّنِ وساۓ --	----	ਹਰਿ ਕਾ ਨਾਮੁ ਮੰਨਿ ਵਸਾਏ ॥
نانک ندرِ کرے سو پاۓ --	----	ਨਾਨਕ ਨਦਰਿ ਕਰੇ ਸੋ ਪਾਏ ॥
آس اندّسے تے نِہکیولُ ہئُمےَ سبدِ جلاۓ --2--	----	ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥
پئُڑی --	----	ਪਉੜੀ ॥

بھگت تیرےَ منِ بھاودے
درِ سوہنِ کِیرتِ گاودے --

ਭਗਤ ਤੇਰੈ ਮਨਿ ਭਾਵਦੇ
ਦਰਿ ਸੋਹਨਿ ਕੀਰਤਿ ਗਾਵਦੇ ॥

نانکؑ کرما باہرے
درِ ڈھوء ن لہنّھی دھاودے --

ਨਾਨਕ ਕਰਮਾ ਬਾਹਰੇ
ਦਰਿ ਢੋਅ ਨ ਲਹਨੀ੍ ਧਾਵਦੇ ॥

اِکِ مُول ن بجُھنّھِ آپڑا
انْہودا آپُ گنائِدے --

ਇਕਿ ਮੂਲੁ ਨ ਬੁਝਨਿ੍ ਆਪਣਾ
ਅਣਹੋਦਾ ਆਪੁ ਗਣਾਇਦੇ ॥

ہءُ ڈھاڈھی کاَنیچ جاتِ[1]
ہورِ اُتم جاتِ[2] سدائِدے -- | [1]زاتِ-
[2]زاتِ-

ਹਉ ਢਾਢੀ ਕਾ ਨੀਚ ਜਾਤਿ
ਹੋਰਿ ਉਤਮ ਜਾਤਿ ਸਦਾਇਦੇ ॥

تِنّہ منّگا جِ تُجھےَ دھِیائِدے --9--

ਤਿਨ੍ ਮੰਗਾ ਜਿ ਤੁਝੈ ਧਿਆਇਦੇ ॥੯॥

سلوکُ م: 1 --

ਸਲੋਕੁ ਮਃ ੧ ॥

کُوڑُ راجا کُوڑُ پرجا
کُوڑُ سبھُ سنّسارُ --

ਕੂੜੁ ਰਾਜਾ ਕੂੜੁ ਪਰਜਾ
ਕੂੜੁ ਸਭੁ ਸੰਸਾਰੁ ॥

کُوڑُ منّڈپ کُوڑُ ماڑی
کُوڑُ بیَسنْہارُ --

ਕੂੜੁ ਮੰਡਪ ਕੂੜੁ ਮਾੜੀ
ਕੂੜੁ ਬੈਸਣਹਾਰੁ ॥

کُوڑُ سُئِنا کُوڑُ رُپا
کُوڑُ پیَنّھنْہارُ --

ਕੂੜੁ ਸੁਇਨਾ ਕੂੜੁ ਰੁਪਾ
ਕੂੜੁ ਪੈਨ੍ਣਹਾਰੁ ॥

کُوڑُ کائِیا کُوڑُ کپڑُ
کُوڑُ رُوپُ اپارُ --

ਕੂੜੁ ਕਾਇਆ ਕੂੜੁ ਕਪੜੁ
ਕੂੜੁ ਰੂਪੁ ਅਪਾਰੁ ॥

کُوڑ مِیا کُوڑ بیبی کھپ ہوئے کھارُ --	----	ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
کُوڑِ کُوڑے نیہُ لگا وِسرِیا کرتارُ --	----	ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
کِس نالِ کیچے دوستی سبھُ جگُ چلنْہارُ --	----	ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
کُوڑُ مِٹھا کُوڑُ ماکھِء کُوڑُ ڈوبے پُورُ --	----	ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
نانکُ وکھانْڑے بینتی تُدھ باجھُ کُوڑو کُوڑُ --1--	----	ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥
م: 1 --	----	ਮਃ ੧ ॥
سچُ تا پرُ جانْئیے جا رِدے سچا ہوءِ --	----	ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
کُوڑ کی ملُ اُترے تنُ کرے ہچھا دھوءِ --	----	ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥
سچُ تا پرُ جانْئیے جا سچِ دھرے پِیارُ --	----	ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥
ناءُ سُنْڑِ منُ رہسیئے تا پائے موکھ دُیارُ --	----	ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥

سچُ تا پرُ جانٖیئےَ جا جُگتِ جانٖےَ جی ءُ --	----	ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥
دھرتِ کائِیا سادھ کےَ وِچ دےءِ کرتا بی ءُ --	----	ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥
سچُ تا پرُ جانٖیئےَ جا سِکھ سچی لےءِ --	----	ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
دئِیا جانٖےَ جیء کی کِچھُ پُنّنُ دانُ کرےءِ --	----	ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥
سچُ تاں پرُ جانٖیئےَ جا آتم تیرتھِ کرے نِواسُ --	----	ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥
ستگُرو نو پُچھِ کےَ بہِ رہےَ کرے نِواسُ --	----	ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥
سچُ سبھنا ہوءِ دارُو پاپ کڈھےَ دھوءِ --	----	ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥
نانکُ وکھانٖےَ بینتی جِن سچُ پلےَ ہوءِ --2--	----	ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥
پئُڑی --	----	ਪਉੜੀ ॥
دانُ مہِنّڈا تلی کھاکُ[1] جے ملےَ ت مستکِ لائِیئےَ -- | [1]خاکُ-	----	ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

کُوڑا لالچُ چھڈِیےَ ہوءِ اِک مَنِ الکھُ دھِیائیِۓَ --	----	ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
پھلُ تیویہو پائیِۓَ جیویہی کار کمائیِۓَ --	----	ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
جے ہووےَ پُورب لِکھِیا تا دھُوڑِتِنّھا دی پائیِۓَ --	----	ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਾ ਦੀ ਪਾਈਐ ॥
مَتِ تھوڑی سیو گوائیِۓَ --10--	----	ਮਤਿ ਥੋੜੀ ਸੇਵ ਗਵਾਈਐ ॥੧੦॥
سلوکُ م: 1 --	----	ਸਲੋਕੁ ਮਃ ੧ ॥
سچِ کالُ کُوڑُ ورتِیا کلِ کالکھ بیتال --	----	ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
بیءُ بیجِ پتِ لےَ گۓ اب کِءُ اُگوےَ دالِ --	----	ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
جے اِکُ ہوءِ ت اُگوےَ رُتی ہُو رُتِ ہوءِ --	----	ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
نانک پاہےَ باہرا کورےَ رنّگُ ن سوءِ --	----	ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
بھےَ وِچِ کھُنّبِ چڑائیِۓَ سرمُ پاہُ تنِ ہوءِ --	----	ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥

نانک بھگتی جے رپے کُوڑے سوءِ ن کوءِ --1--	----	ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
م: 1 --	----	ਮਃ ੧ ॥
لبُ پاپُ دُءِ راجا مہتا کُوڑُ ہویا سِکدارُ --	----	ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
کامُ نیبُ سدِ پُچھیۓ بہِ بہِ کرے بیچارُ --	----	ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
انّدھی ریتِ گیان وِہُوݨی بھاہِ بھرے مُردارُ --	Page# [469]	ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
گِیانی نچہِ واجے واوہِ رُوپ کرہِ سِیگارُ --	----	ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
اُوچے کُوکہِ وادا گاوہِ جودھا کا وِیچارُ --	----	ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
مُورکھ پنّڈِت ہِکمتِ[1] ہُجتِ[2] سنّجے کرہِ پیارُ -- | [1]حِکمتِ- [2]حُجتِ-	----	ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
دھرمی دھرمُ کرہِ گاواوہِ منّگہِ موکھ دُیارُ --	----	ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
جتی سداوہِ جُگتِ ن جاݨہِ چھڈِ بہہِ گھر بارُ --	----	ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥

سبھُ کوُ پوُرا آپے ہووےَ گھٹِ ن کوئی آکھےَ ۔۔	----	ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
پتِ پرواݨا پچھےَ پائیئےَ تا نانک تولِیا جاپےَ ۔۔2۔۔	----	ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥
م:1 ۔۔	----	ਮਃ ੧ ॥
ودی سُ وجگِ نانکا سچا ویکھےَ سوءِ ۔۔	----	ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
سبھنی چھالا مارِییا کرتا کرے سُ ہوءِ ۔۔	----	ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
اگےَ جاتِ[1] ن جوُر[2] ہےَ اگےَ جیءُ نوے ۔۔ | [1]زاتِ۔ [2]زوُر۔	----	ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
جِن کی لیکھےَ پتِ پوےَ چنّگے سیئی کےءِ ۔۔3۔۔	----	ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
پئُڑی ۔۔	----	ਪਉੜੀ ॥
دھُرِ کرمُ جِنا کءُ تُدھُ پائِیا تا تِنی کھسمُ[1] دھِیائِیا ۔۔ | [1]خصمُ۔	----	ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
اینا جنّتا کےَ وسِ کِچھُ ناہی تُدھُ ویکی جگتُ اُپائِیا ۔۔	----	ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥

اِکنا نو تُوںّ میلِ لَیہِ اِکِ آپہُ تُدھُ کھُیائِیا ـ ـ	----	ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
گُر کِرپا تے جاݨِیا جِتھےَ تُدھُ آپُ بجُھائِیا ـ ـ	----	ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
سہجے ہی سچِ سمائِیا ـ ـ11ـ ـ	----	ਸਹਜੇ ਹੀ ਸਚਿ ਸਮਾਇਆ ॥੧੧॥
سلوکُ م: 1 ـ ـ	----	ਸਲੋਕੁ ਮਃ ੧ ॥
دُکھُ دارُو سُکھُ روگُ بھِئیا جا سُکھُ تامِ ن ہوئی ـ ـ	----	ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
تُوںّ کرتا کرݨا مےَ ناہی جا ہءُ کری ن ہوئی ـ ـ1ـ ـ	----	ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥
بلِہاری کُدرتِ[1] وسِیا ـ ـ | [1]قُدرتِ ـ	----	ਬਲਿਹਾਰੀ ਕੁਦਰਤਿ ਵਸਿਆ ॥
تیرا انّتُ ن جائی لکھِیا ـ ـ1ـ ـ رہاءُ ـ ـ	----	ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
جاتِ مہِ جوتِ جوتِ مہِ جاتا اکل کلا بھرپُورِ رہِیا ـ ـ	----	ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
تُوںّ سچا ساہِبُ[1] سِپھتِ[2] سُیالِّءُ جِنِ کِیتی سو پارِپئِیا ـ ـ | [1]صاحِبُ ـ [2]صِفتِ ـ	----	ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥
کہُ نانکُ کرتے کِیا باتا جو کِچھُ کرݨا سُ کرِ رہِیا ـ ـ2ـ ـ	----	ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
م: 2 ـ ـ	----	ਮਃ ੨ ॥

جوگ سبدنّ گِیان سبدنّ بید سبدنّ برّاہمنٹہ --	----	ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
کھترّی سبدنّ سُور سبدنّ سُودّر سبدنّ پرا کرِتہ --	----	ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
سرب سبدنّ ایک سبدنّ جے کو جانڑّے بھےءُ --	----	ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
نانکُ تا کا داسُ ہےَ سوئی نِرنّجن دےءُ --3--	----	ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
م: 2 --	----	ਮਃ ੨ ॥
ایک کرِسننّ سرب دیوا دیو دیوا ت آتما --	----	ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
آتما باسُدیوسّیِ جے کو جانڑّے بھےءُ --	----	ਆਤਮਾ ਬਾਸੁਦੇਵਸਿ੍ ਜੇ ਕੋ ਜਾਣੈ ਭੇਉ ॥
نانکُ تا کا داسُ ہےَ سوئی نِرنّجن دےءُ --4--	----	ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
م: 1 --	----	ਮਃ ੧ ॥
کنّبھے بدھا جلُ رہےَ جل بِنُ کُنّبھُ ن ہوءِ --	----	ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

گیان کا بدھا منُ رہےَ گُر بِنُ گیانُ ن ہوءِ --5--	----	ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
پئُڑی --	----	ਪਉੜੀ ॥
پڑِیا ہووے گُنہاگارُ تا اومی سادھُ ن مارِیئےَ --	----	ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
جیہا گھالے گھالنْا تیویہو ناءُ پچارِیئےَ --	----	ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
اَیسی کلا ن کھیڈِیئےَ جِتُ درگہ گئِیا ہارِیئےَ --	----	ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
پڑِیا اتےَ اومِیا وِیچارُ اگےَ وِیچارِیئےَ --	----	ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
مُہِ چلےَ سُ اگےَ مارِیئےَ --12--	----	ਮੁਹਿ ਚਲੈ ਸੁ ਅਗੈ ਮਾਰੀਐ ॥੧੨॥
سلوکُ م: 1 --	Page# [470]	ਸਲੋਕੁ ਮਃ ੧ ॥
نانک میرُ سرِیر کا اِکُ رتھُ اِکُ رتھواہُ --	----	ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
جُگُ جُگُ پھیرِ وٹائیئہِ گِیانی بُجھہِ تاہِ --	----	ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ستجُگِ رتھُ سنّتوکھُ کا دھرمُ اگےَ رتھواہُ --	----	ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ ॥

تّریتےَ رتھُ جتےَ کا جورُ[1] اگےَ رتھواہُ ۔۔ | [1]زورُ۔	----	ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
دُیاپُرِ رتھُ تپےَ کا ستُ اگےَ رتھواہُ ۔۔	----	ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
کلجُگِ رتھُ اگنِ کا کُوڑُ اگےَ رتھواہُ ۔۔1۔۔	----	ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥
م: 1 ۔۔	----	ਮਃ ੧ ॥
سام کہےَ سیتنّبرُ سُیامی سچ مہِ آچھےَ ساچِ رہے ۔۔	----	ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
سبھُ کو سچِ سماوےَ ۔۔	----	ਸਭੁ ਕੋ ਸਚਿ ਸਮਾਵੈ ॥
رِگُ کہےَ رہِیا بھرپُورِ ۔۔	----	ਰਿਗੁ ਕਹੈ ਰਹਿਆ ਭਰਪੂਰਿ ॥
رام نامُ دیوا مہِ سُورُ ۔۔	----	ਰਾਮ ਨਾਮੁ ਦੇਵਾ ਮਹਿ ਸੂਰੁ ॥
ناءِ لئِۓَ پراچھت جاہِ ۔۔	----	ਨਾਇ ਲਇਐ ਪਰਾਛਤ ਜਾਹਿ ॥
نانکُ تءُ موکھنّترُ پاہِ ۔۔	----	ਨਾਨਕ ਤਉ ਮੋਖੰਤਰੁ ਪਾਹਿ ॥
جُج مہِ جورِ[1] چھلی چنّدراولِ کانّہ کّرِسنُ جادمُ بھِئیا ۔۔ | [1]زورِ۔	----	ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨੁ ਜਾਦਮੁ ਭਇਆ ॥
پارجاتُ گوپی لےَ آئِیا بِنّدّرابن مہِ رنّگُ کِیا ۔۔	----	ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥

کلِ مہِ بیدُ اتھربنڑُ ہُویا ناءُ کھُدائی[1] الہُ بھئِیا -- | [1]خُدائِی-	----	ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
نِیل بسترّ لے کپڑے پہِرے تُرک پٹھانڑی املُ کِییا --	----	ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
چارے وید ہوئے سچِیار --	----	ਚਾਰੇ ਵੇਦ ਹੋਏ ਸਚਿਆਰ ॥
پڑہِ گُنڑہِ تِنّہ چار وِیچار --	----	ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥
بھءُ بھگتِ کرِ نیچُ سدائے --	----	ਭਉ ਭਗਤਿ ਕਰਿ ਨੀਚੁ ਸਦਾਏ ॥
تءُ نانک موکھنّترُ پائے --2--	----	ਤਉ ਨਾਨਕ ਮੋਖੰਤਰੁ ਪਾਏ ॥੨॥
پئُڑی --	----	ਪਉੜੀ ॥
ستِگُر وِٹہُ وارِیا جِتُ مِلِۓ کھسمُ[1] سمالِیا -- | [1]خصمُ-	----	ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
جِن کرِ اُپدیسُ گِیان انّجنُ دِییا اِنّہی نیترّی جگتُ نِہالِیا --	----	ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
کھسمُ[1] چھوڈِ دُوجَے لگے ڈُبے سے ونّجارِیا -- | [1]خصمُ-	----	ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ستِگُرُو ہےَ بوہِتھا وِرلےَ کِنےَ وِیچارِیا --	----	ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
کرِ کِرپا پارِ اُتارِیا --13--	----	ਕਰਿ ਕਿਰਪਾ ਪਾਰਿ ਉਤਾਰਿਆ ॥੧੩॥
سلوکُ م: 1 --	----	ਸਲੋਕੁ ਮਃ ੧ ॥

سِنّمل رُکھُ سرائِرا اتِ دِیرگھ اتِ مُچُ --	----	ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
اوءِ جِ آوہِ آس کرِ جاہِ نِراسے کِتُ --	----	ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
پھل پھِکے پھُل بکبکے کنّمِ ن آوہِ پت --	----	ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
مِٹھتُ نِیوی نانکا گُݨ چنگّیائِیا تتُ --	----	ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
سبھُ کو نِوے آپ کءُ پر کءُ نِوے ن کوءِ --	----	ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
دھرِ تاراجُو[1] تولیئَ نِوے سُ گئُرا ہوءِ -- | [1]تارازو-	----	ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
اپرادھی دُوݨا نِوے جو ہنّتا مِرگاہِ --	----	ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
سِیسِ نِوائِئَ کِیا تھیئَ جا رِدے کُسُدھے جاہِ --1--	----	ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥
م: 1 --	----	ਮਃ ੧ ॥
پڑِ پُستک سنّدھِیا بادنّ --	----	ਪੜਿ ਪੁਸਤਕ ਸੰਧਿਆ ਬਾਦੰ ॥
سِل پُوجسِ بگُل سمادھنّ --	----	ਸਿਲ ਪੂਜਸਿ ਬਗੁਲ ਸਮਾਧੰ ॥

مُکھِ جھُوٹھ ببھُوکھݨ سارن --	----	ਮੁਖਿ ਝੂਠ ਬਿਭੂਖਣ ਸਾਰੰ ॥
تّرِیپال تِہال بِچارن --	----	ਤ੍ਰੈਪਾਲ ਤਿਹਾਲ ਬਿਚਾਰੰ ॥
گلِ مالا تِلکُ لِلاٹن --	----	ਗਲਿ ਮਾਲਾ ਤਿਲਕੁ ਲਿਲਾਟੰ ॥
دُءِ دھوتی بسترّ کپاٹن --	----	ਦੁਇ ਧੋਤੀ ਬਸਤ੍ਰ ਕਪਾਟੰ ॥
جے جاݨسِ برّہمن کرمن --	----	ਜੇ ਜਾਣਸਿ ਬ੍ਰਹਮੰ ਕਰਮੰ ॥
سبھِ پھوکٹ نِسچءُ کرمن --	----	ਸਭਿ ਫੋਕਟ ਨਿਸਚਉ ਕਰਮੰ ॥
کہُ نانک نِہچءُ دھِیاوے --	----	ਕਹੁ ਨਾਨਕ ਨਿਹਚਉ ਧਿਆਵੈ ॥
وِݨُ ستِگر واٹ ن پاوے --2--	----	ਵਿਣੁ ਸਤਿਗੁਰ ਵਾਟ ਨ ਪਾਵੈ ॥੨॥
پئُڑی --	----	ਪਉੜੀ ॥
کپڑُ رُوپُ سُہاوݨا چھڈِ دُنیِیا اندرِ جاوݨا --	----	ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
مندا چنگا آپݨا آپے ہی کیِتا پاوݨا --	----	ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ہُکم[1] کیِئے منِ بھاوۄدے راہِ بھیِڑے اگے جاوݨا -- | [1]حکم-	----	ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ننگا دوجک[1] چالِیا تا دِسے کھرا ڈراوݨا -- | [1]دوزکِ-	Page# [471]	ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
کرِ اَئُگݨ پچھوتاوݨا --14--	----	ਕਰਿ ਅਉਗਣ ਪਛੋਤਾਵਣਾ ॥੧੪॥
سلوکُ م: 1 --	----	ਸਲੋਕੁ ਮਃ ੧ ॥

دئِیا کپاہ سنّتوکھُ سُوتُ جتُ گنّڈھی ستُ وٹُ --	----	ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ایہُ جنیئُو جیء کا ہئی ت پاڈے گھتُ --	----	ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
نا ایہُ تُٹےَ ن ملُ لگےَ نا ایہُ جلےَ ن جاءِ --	----	ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
دھنّنُ سُ مانٗس نانکا جو گلِ چلے پاءِ --	----	ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
چئُکڑِ مُلِ اݨائِیا بہِ چئُکےَ پائِیا --	----	ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
سِکھا کنّنِ چڑھائیِیا گُرُ براہمݨُ تھِیا --	----	ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
اوہُ مُیا اوہُ جھڑِ پئِیا ویتگا گئِیا --1--	----	ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
م: 1 --	----	ਮਃ ੧ ॥
لکھ چورِیا لکھ جارِیا لکھ کُوڑِیا لکھ گالِ --	----	ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
لکھ ٹھگِیا پہِنامِیا راتِ دِنُس جیء نالِ --	----	ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥

ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ ॥	----	تگُ کپاہہُ کتیئےَ باَمھنُڑ وٹے آءِ --	
ਕੁਹਿ ਬਕਰਾ ਰਿੰਨਿ੍ ਖਾਇਆ ਸਭੁ ਕੋ ਆਖੈ ਪਾਇ ॥	----	کُہِ بکرا رِنّنہِ کھائِیا سبھُ کو آکھےَ پاءِ --	
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥	----	ہوءِ پُراݨا سُٹیئےَ بھی پھِرِ پائیئےَ ہورُ --	
ਨਾਨਕ ਤਗ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥	----	نانک تگ ن تُٹئی جے تگِ ہووےَ جورُ[1] --2--	زورُ[1]-
ਮਃ ੧ ॥	----	م: 1 --	
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥	----	ناءِ منّئےَ پتِ اُوپجےَ سالاہی[1] سچُ سُوتُ --	سالاحی[1]-
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥	----	درگہ انّدرِ پائیئےَ تگُ ن تُوٹِس پُوت --3--	
ਮਃ ੧ ॥	----	م: 1 --	
ਤਗੁ ਨ ਇੰਦ੍ਰੀ ਤਗੁ ਨ ਨਾਰੀ ॥	----	تگُ ن اِنّدری تگُ ن ناری --	
ਭਲਕੇ ਥੁਕ ਪਵੈ ਨਿਤ ਦਾੜੀ ॥	----	بھلکے تھُک پوےَ نِت داڑی --	
ਤਗੁ ਨ ਪੈਰੀ ਤਗੁ ਨ ਹਥੀ ॥	----	تگُ ن پَیری تگُ ن ہتھی --	
ਤਗੁ ਨ ਜਿਹਵਾ ਤਗੁ ਨ ਅਖੀ ॥	----	تگُ ن جِہوا تگُ ن اکھی --	
ਵੇਤਗਾ ਆਪੇ ਵਤੈ ॥	----	ویتگا آپے وتےَ --	

وٹِ دھاگے اورا گھتےَ ـ ـ	----	ਵਟਿ ਧਾਗੇ ਅਵਰਾ ਘਤੈ ॥
لےَ بھاڑِ کرے وِییاہُ ـ ـ	----	ਲੈ ਭਾੜਿ ਕਰੇ ਵੀਆਹੁ ॥
کڈھِ کاگلُ دسے راہُ ـ ـ	----	ਕਢਿ ਕਾਗਲੁ ਦਸੇ ਰਾਹੁ ॥
سُنھِ ویکھہُ لوکا ایہُ وِڈانھُ ـ ـ	----	ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
منِ انّدھا ناءُ سُجانھُ ـ ـ4ـ ـ	----	ਮਨਿ ਅੰਧਾ ਨਾਉ ਸੁਜਾਣੁ ॥੪॥
پئُڑی ـ ـ	----	ਪਉੜੀ ॥
ساہِبُ[1] ہوءِ دئِیالُ کِرپا کرے تا سائی کار کرائِسی ـ ـ | [1]صاحِبُ ـ	----	ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
سو سیوکُ سیوا کرے جِس نو ہُکمُ[1] منائِسی ـ ـ | [1]حُکمُ ـ	----	ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ہُکمِ[1] منّنِئےَ ہووےَ پروانھُ تا کھسمےَ[2] کا مہلُ[3] پائِسی ـ ـ | [1]حُکمِ ـ [2]خصمےَ ـ [3]محلُ ـ	----	ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
کھسمےَ[1] بھاوےَ سو کرے منہُ چِنّدِیا سو پھلُ پائِسی ـ ـ | [1]خصمےَ ـ	----	ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
تا درگہ پیَدھا جائِسی ـ ـ15ـ ـ	----	ਤਾ ਦਰਗਹ ਪੈਧਾ ਜਾਇਸੀ ॥੧੫॥
سلوکُ م: 1 ـ ـ	----	ਸਲੋਕੁ ਮਃ ੧ ॥
گئُو بِراہمنھ کءُ کرُ لاوہُ گوبرِ ترنھُ ن جائی ـ ـ	----	ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥

دھوتی ٹِکا تے جپمالی دھانُ ملیچھاں کھائی --	----	ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
انّترِ پُوجا پڑھِ کتیبا سنّجمُ تُرکا بھائی --	----	ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
چھوڈِلے پاکھنّڈا --	----	ਛੋਡੀਲੇ ਪਾਖੰਡਾ ॥
نامِ لئِۓ جاہِ ترنّدا --1--	----	ਨਾਮਿ ਲਇਐ ਜਾਹਿ ਤਰੰਦਾ ॥੧॥
م: 1 --	----	ਮਃ ੧ ॥
مانْس کھاٹے کرہِ نِواج[1] -- | نِواز[1]-	----	ਮਾਣਸ ਖਾਣੇ ਕਰਹਿ ਨਿਵਾਜ ॥
چھُری وگائِن تِن گلِ تاگ --	----	ਛੁਰੀ ਵਗਾਇਨਿ ਤਿਨ ਗਲਿ ਤਾਗ ॥
تِن گھرِ برّہمنْ پُورہِ ناد --	----	ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥
اُنّہا بھِ آوہِ اوئی ساد --	----	ਉਨ੍ਹਾ ਭਿ ਆਵਹਿ ਓਈ ਸਾਦ ॥
کُوڑی راسِ کُوڑا واپارُ --	----	ਕੂੜੀ ਰਾਸਿ ਕੂੜਾ ਵਾਪਾਰੁ ॥
کُوڑُ بولِ کرہِ آہارُ --	----	ਕੂੜੁ ਬੋਲਿ ਕਰਹਿ ਆਹਾਰੁ ॥
سرم دھرم کا ڈیرا دُورِ --	----	ਸਰਮ ਧਰਮ ਕਾ ਡੇਰਾ ਦੂਰਿ ॥
نانک کُوڑُ رہِیا بھرپُورِ --	----	ਨਾਨਕ ਕੂੜੁ ਰਹਿਆ ਭਰਪੂਰਿ ॥
متھےَ ٹِکا تیڑِ دھوتی ککھائی --	----	ਮਥੈ ਟਿਕਾ ਤੇੜਿ ਧੋਤੀ ਕਖਾਈ ॥
ہتھِ چھُری جگت کاسائی[1] -- | قاصائِی[1]-	----	ਹਥਿ ਛੁਰੀ ਜਗਤ ਕਾਸਾਈ ॥
نِیل وسترّ پہِرِ ہووہِ پرواݨُ --	Page# [472]	ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ملیچھ دھانُ لے پُوجہِ پُراݨُ --	----	ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

ابھاکھیا کا کُٹھا بکرا کھاݨا --	----	ਅਭਾਖਿਆ ਕਾ ਕੁਠਾ ਬਕਰਾ ਖਾਣਾ ॥
چئُکے اُپرِ کسےَ ن جاݨا --	----	ਚਉਕੇ ਉਪਰਿ ਕਿਸੈ ਨ ਜਾਣਾ ॥
دے کےَ چئُکا کڈھی کار --	----	ਦੇ ਕੈ ਚਉਕਾ ਕਢੀ ਕਾਰ ॥
اُپرِ آءِ بَیٹھے کُوڑیار --	----	ਉਪਰਿ ਆਇ ਬੈਠੇ ਕੂੜਿਆਰ ॥
متُ بھِٹےَ وے متُ بھِٹےَ --	----	ਮਤੁ ਭਿਟੈ ਵੇ ਮਤੁ ਭਿਟੈ ॥
اِہُ انّنُ اساڈا پھِٹےَ --	----	ਇਹੁ ਅੰਨੁ ਅਸਾਡਾ ਫਿਟੈ ॥
تنِ پھِٹےَ پھیڑ کرینِ --	----	ਤਨਿ ਫਿਟੈ ਫੇੜ ਕਰੇਨਿ ॥
منِ جُوٹھےَ چُلی بھرینِ --	----	ਮਨਿ ਜੂਠੈ ਚੁਲੀ ਭਰੇਨਿ ॥
کہُ نانک سچُ دھِیائیئےَ --	----	ਕਹੁ ਨਾਨਕ ਸਚੁ ਧਿਆਈਐ ॥
سُچِ ہووےَ تا سچُ پائیئےَ --2--	----	ਸੁਚਿ ਹੋਵੈ ਤਾ ਸਚੁ ਪਾਈਐ ॥੨॥
پئُڑی --	----	ਪਉੜੀ ॥
چتےَ اندرِ سبھُ کو ویکھِ ندری ہیٹھِ چلائِدا --	----	ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
آپے دے وڈِیائِیا آپے ہی کرم کرائِدا --	----	ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
وڈہُ وڈا وڈ میدنی سِرے سِرِ دھنّدھےَ لائِدا --	----	ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ندرِ اُپٹھی جے کرے سُلتانا[1] گھاہُ کرائِدا --	----	ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥

[1] سُلطانا-

دِرِ منگّنِ بھِکھ ن پائِدا --16--	----	ਦਰਿ ਮੰਗਨਿ ਭਿਖ ਨ ਪਾਇਦਾ ॥੧੬॥
سلوکُ م: 1 --	----	ਸਲੋਕੁ ਮਃ ੧ ॥
جے موہاکا گھرُ مُہےَ گھرُ مُہِ پِتری دےءِ --	----	ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
اگےَ وستُ سِجاݨیٔےَ پِتری چور کرےءِ --	----	ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
وڈھیئہِ ہتھ دلال کے مُسپھی[1] ایہ کرےءِ -- | [1]مُصفی۔	----	ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
نانکُ اگےَ سو ملےَ جِ کھٹے گھالے دےءِ --1--	----	ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
م: 1 --	----	ਮਃ ੧ ॥
جِءُ جورُو سِرناوݨی آوےَ وارو وار --	----	ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
جُوٹھے جُوٹھا مُکھِ وسےَ نِت نِت ہوءِ کھُیارُ[1] -- | [1]خُیارُ۔	----	ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
سُوچے ایہِ ن آکھیئہِ بہنِ جِ پِنّڈا دھوءِ --	----	ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
سُوچے سیئی نانکا جِن منِ وسِیا سوءِ --2--	----	ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥

پئُڑی --	ਪਉੜੀ ॥
تُرے پلاݨے پئُݨ ویگ ہر رنّگی ہرم[1] سوارِیا -- | [1]حرم-	ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
کوٹھے منڈّپ ماڑِییا لاءِ بَیٹھے کرِ پاسارِیا --	ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
چِیج کرنِ منِ بھاودے ہرِ بُجھنِ ناہی ہارِیا --	ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
کرِ پھُرمائِس[1] کھائِیا ویکھِ مہلتِ[2] مرݨُ وِسارِیا -- | [1]فُرمائِس- [2]محلتِ-	ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
جرُ آئی جوبنِ ہارِیا --17--	ਜਰੁ ਆਈ ਜੋਬਨਿ ਹਾਰਿਆ ॥੧੭॥
سلوکُ م: 1 --	ਸਲੋਕੁ ਮਃ ੧ ॥
جے کرِ سُوتکُ منّنِیۓَ سبھ تےَ سُوتکُ ہوءِ --	ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
گوہے اتےَ لکڑی انّدرِ کیِڑا ہوءِ --	ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
جیتے داݨے انّن کے جِیا باجھُ ن کوءِ --	ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
پہِلا پاݨی جیءُ ہےَ جِتُ ہرِیا سبھُ کوءِ --	ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

سُوتکُ کِءُ کرِ رکھیِۓَ سُوتکُ پوٖے رسوءِ ---	----	ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
نانکُ سُوتکُ ایوٖ ن اُترےَ گِیانُ اُتارے دھوءِ --1--	----	ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
م: 1 --	----	ਮਃ ੧ ॥
من کا سُوتکُ لوبھُ ہےَ جِہوا سُوتکُ کوُڑُ --	----	ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
اکھی سُوتکُ ویکھنْا پر ترِّء پر دھن رُوپُ --	----	ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
کنّنی سُوتکُ کنّنِ پےَ لائِتبا ری کھاہِ --	----	ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
نانکُ ہنّسا آدمی بدھے جم پُرِ جاہِ --2--	----	ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
م: 1 --	----	ਮਃ ੧ ॥
سبھو سُوتکُ بھرمُ ہےَ دُوجےَ لگےَ جاءِ --	----	ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
جنّمنُ مرنْا ہُکمُ[1] ہےَ بھانْےَ آوےَ جاءِ -- | [1]حُکمُ-	----	ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥

کھاتا پیتا پوتّرُ ہےَ دِتوُنُ رِجکُ[1] سنّباہِ -- | [1]رِزق-	----	ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
نانک جِنّھی گُرمُکھِ بُجھِیا تِنّھا سُوتکُ ناہِ --3--	----	ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾ ਸੂਤਕੁ ਨਾਹਿ ॥੩॥
پئُڑی --	Page# [473]	ਪਉੜੀ ॥
ستگُرُ وڈا کرِ سالاہیئےَ[1] جِسُ وِچِ وڈِیا وڈِیائِیا -- | [1]سالاحیئے-	----	ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
سہِ میلے تا ندری آئِیا --	----	ਸਹਿ ਮੇਲੇ ਤਾ ਨਦਰੀ ਆਈਆ ॥
جا تِسُ بھاݨا تا منِ وسائِیا --	----	ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
کرِ ہُکمُ[1] مستکِ ہتھُ دھرِ وِچہُ مارِ کڈھِیا بُرِیائِیا -- | [1]حُکم-	----	ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
سہِ تُٹھےَ نءُ نِدھِ پائِیا --18--	----	ਸਹਿ ਤੁਠੈ ਨਉ ਨਿਧਿ ਪਾਈਆ ॥੧੮॥
سلوکُ م: 1 --	----	ਸਲੋਕੁ ਮਃ ੧ ॥
پہِلا سُچا آپِ ہوءِ سُچےَ بَیٹھا آءِ --	----	ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
سُچے اگےَ رکھِئونُ کوءِ ن بھِٹِئو جاءِ --	----	ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
سُچا ہوءِ کےَ جیوِیا لگا پڑݨِ سلوکُ --	----	ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥

کُہتھی جائی سِٹیا کِسُ ایہُ لگا دوکھُ --	----	ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
انّنُ دیوتا پانْڑی دیوتا بَیسنّترُ دیوتا لُونْڑُ پنّجوا پائِیا گھِرتُ --	----	ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥
تا ہویا پاکُ پوِتُ --	----	ਤਾ ਹੋਆ ਪਾਕੁ ਪਵਿਤੁ ॥
پاپی سِءُ تنُ گڈِیا تھُکاپئِیا تِتُ --	----	ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
جِتُ مُکھِ نامُ ن اُوچرہِ بِنُ ناوےَ رس کھاہِ --	----	ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
نانک ایوےَ جانْڑیئےَ تِتُ مُکھِ تھُکا پاہِ --1--	----	ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
م: 1 --	----	ਮਃ ੧ ॥
بھنّڈِ جنّمیئےَ بھنّڈِ ننّمیئےَ بھنّڈِ منّگنْڑُ وِییاہُ --	----	ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
بھنّڈہُ ہووےَ دوستی بھنّڈہُ چلےَ راہُ --	----	ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
بھنّڈُ مُیا بھنّڈُ بھالیئےَ بھنّڈِ ہووےَ بنّدھانُ --	----	ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥

سو کِ ءُ منّدا آکھیۓ جِتُ جنّمہِ راجان --	----	ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
بھنّڈہُ ہی بھنّڈُ اُوپجے َ بھنّڈے َ باجھُ ن کوءِ --	----	ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
نانک بھنّڈے َ باہرا ایکو سچا سوءِ --	----	ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
جِتُ مُکھِ سدا سالامیۓ[1] بھاگا رتی چارِ -- | [1]سالاحیۓ-	----	ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
نانک تے مُکھ اُوجلے تِتُ سچے َ دربارِ --2--	----	ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
پئُڑی --	----	ਪਉੜੀ ॥
سبھُ کو آکھے َ آپݨا جِسُ ناہی سو چُݨِ کڈھیۓ --	----	ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
کِیتا آپو آپݨا آپے ہی لیکھا سنّڈھیۓ --	----	ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
جا رہݨا ناہی اَیتُ جگِ تا کائِتُ گاربِ ہنّڈھیۓ --	----	ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
منّدا کسے َ ن آکھیۓ پڑِ اکھرُ ایہو بُجھیۓ --	----	ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥

مُورکھےَ نالِ ن لجھیےَ --19--	----	ਮੂਰਖੈ ਨਾਲਿ ਨ ਲੁਝੀਐ ॥੧੯॥
سلوکُ م: 1 --	----	ਸਲੋਕੁ ਮਃ ੧ ॥
نانکً پھِکےَ بولِئےَ تنُ منُ پھِکا ہوءِ --	----	ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
پھِکو پھِکا سدِیئےَ پھِکے پھِکی سوءِ --	----	ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
پھِکا درگہ سٹیئےَ مُہِ تھُکا پھِکے پاءِ --	----	ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
پھِکا مُورکھُ آکھیےَ پاݨا لہےَ سجاءِ[1] --1-- | [1]سزاءِ-	----	ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
م: 1 --	----	ਮਃ ੧ ॥
انّدرہُ جھُوٹھےپَیج باہرِ دُنِیا انّدرِ پھَیلُ --	----	ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
اٹھسٹھِ تیرتھ جے ناوہِ اُترےَ ناہی مَیلُ --	----	ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
جِنّہ پٹُ انّدرِ باہرِ گُدڑُ تے بھلے سنّسارِ --	----	ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
تِنّہ نیہُ لگا رب سیتی دیکھنّہے وِیچارِ --	----	ਤਿਨ੍ ਨੇਹੁ ਲਗਾ ਰਬ ਸੇਤੀ ਦੇਖਨੇ੍ ਵੀਚਾਰਿ ॥

رنگِ ہسہِ رنگِ روۄہِ چُپ بھی کرِ جاہِ --	----	ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
پرواہ ناہی کِسےَ کیری باجھُ سچے ناہ --	----	ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
درِ واٹ اُپرِ کھرچُ منّگا جبےَ دےءِ ت کھاہِ --	----	ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
دِیبانُ ایکو کلم[1] ایکا ہما تُمّہا میلُ -- | [1]قلم-	----	ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੁ ॥
درِ لۓ لیکھا پیِڑِ چھُٹےَ نانکا جِءُ تیلُ --2--	----	ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥
پئُڑی --	Page# [474]	ਪਉੜੀ ॥
آپے ہی کرنٹا کیِئو کل آپے ہی تےَ دھارِیۓ --	----	ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
دیکھہِ کیِتا آپنٹا دھرِ کچی پکی سارِیۓ --	----	ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
جو آئِیا سو چلسی سبھُ کوئی آئی وارِیۓ --	----	ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
جِس کے جیء پرانٹ ہہِ کِءُ ساہِبُ[1] منہُ وِسارِیۓ -- | [1]صاحِبُ-	----	ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥

آپݨ ہتھی آپݨا آپے ہی کاجُ سوارِیئے --20--	----	ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
سلوکُ مہلا[1] 2 -- | محلا[1]-	----	ਸਲੋਕੁ ਮਹਲਾ ੨ ॥
ایہ کِنیہی آسکی[1] دُوجے لگے جاءِ -- | آشِقی[1]-	----	ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
نانک آسکُ[1] کانڈھیئے سد ہی رہے سماءِ -- | آشِق[1]-	----	ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
چنگے چنگا کرِ منّنے منّدے منّدا ہوءِ --	----	ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
آسکُ[1] ایہُ ن آکھیئے جِ لیکھے ورتے سوءِ --1-- | آشِق[1]-	----	ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥
مہلا[1] 2 -- | محلا[1]-	----	ਮਹਲਾ ੨ ॥
سلامُ جبابُ دووے کرے مُنّڈھہُ گھُتھا جاءِ --	----	ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
نانک دووے کُوڑِییا تھاءِ ن کائی پاءِ --2--	----	ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
پئُڑی --	----	ਪਉੜੀ ॥
جِتُ سیوِئے سُکھُ پائیئے سو ساہِبُ[1] سدا سمّہالیئے -- | صاحِبُ[1]-	----	ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ ॥

جِتُ کیتا پائیۓَ آپݨا سا گھال بُری کِءُ گھالیۓَ --	----	ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
منّدا مُولِ ن کیِچئی دے لنّمی ندرِ نِہالیۓَ --	----	ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
جِءُ ساہِب[1] نالِ ن ہارِیۓَ تیویہا پاسا ڈھالیۓَ -- | صاحِب[1]-	----	ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
کِچھُ لاہے اُپرِ گھالیۓَ --21--	----	ਕਿਛੁ ਲਾਹੇ ਉਪਰਿ ਘਾਲੀਐ ॥੨੧॥
سلوکُ مہلا[1] 2 -- | محلا[1]-	----	ਸਲੋਕੁ ਮਹਲਾ ੨ ॥
چاکرُ لگےَ چاکری نالے گاربُ وادُ --	----	ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
گلا کرے گھݨیرِیا کھسم[1] ن پاۓ سادُ -- | خصم[1]-	----	ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
آپُ گواءِ سیوا کرے تا کِچھُ پاۓ مانُ --	----	ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
نانک جِس نو لگا تِسُ ملےَ لگا سو پروانُ --1--	----	ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
مہلا[1] 2 -- | محلا[1]-	----	ਮਹਲਾ ੨ ॥
جو جیءِ ہوءِ سُ اُگوے مُہ کا کہِیا واءُ --	----	ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥

بیجے بِکھُ منگّےَ انّمّرِتُ ویکھہُ ایہُ نِیاءُ --2--	----	ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
مہلا[1] 2 -- | [1]محلا-	----	ਮਹਲਾ ੨ ॥
نالِ اِیاݨے دوستی کدے ن آوےَ راسِ --	----	ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
جیہا جاݨےَ تیہو ورتےَ ویکھہُ کو نِرجاسِ --	----	ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
وستُو انّدرِ وستُ سماوےَ دُوجی ہووےَ پاسِ --	----	ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
ساہِب[1] سیتی ہُکمُ[2] ن چلےَ کہی بݨےَ ارداسِ[3] -- | [1]صاحِب- [2]حُکمُ- [3]عرداسِ-	----	ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
کُوڑِ کماݨےَ کُوڑو ہووےَ نانک سِپھتِ[1] وِگاسِ --3-- | [1]صِفتِ-	----	ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥
مہلا[1] 2 -- | [1]محلا-	----	ਮਹਲਾ ੨ ॥
نالِ اِیاݨے دوستی وڈارُو سِءُ نیہُ --	----	ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
پاݨی انّدرِ لیک جِءُ تِس دا تھاءُ ن تھیہُ --4--	----	ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥
مہلا[1] 2 -- | [1]محلا-	----	ਮਹਲਾ ੨ ॥

ہوءِ اِیاݨا کرے کنّمُ آݨِ ن سکےَ راسِ --	----	ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
جے اِک ادھ چنّگی کرے دُوجی بھی ویراسِ --5--	----	ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
پئُڑی --	----	ਪਉੜੀ ॥
چاکرُ لگےَ چاکری جے چلےَ کھسمےَ[1] بھاءِ -- | [1]خصمےَ-	----	ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ہُرمتِ[1] تِس نو اگلی اوہُ وجہُ بھِ دُوݨا کھاءِ -- | [1]حُرمتِ-	----	ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
کھسمےَ[1] کرے برابری پھِرِ گیَرتِ[2] اندّرِ پاءِ -- | [1]خصمےَ- [2]غَیرتِ-	----	ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
وجہُ گواۓ اگلا مُہے مُہِ پاݨا کھاءِ --	----	ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
جِس دا دِتا کھاوݨا تِسُ کہِئےَ ساباسِ --	----	ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
نانک ہُکمُ[1] ن چلئی نالِ کھسم[2] چلےَ ارداسِ[3] --22-- | [1]حُکمُ- [2]خصم- [3]عرداسِ-	----	ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥
سلوکُ مہلا[1] 2 -- | [1]محلا-	----	ਸਲੋਕੁ ਮਹਲਾ ੨ ॥

ایہ کِنیہی داتِ آپس تے جو پائیۓَ --	----	ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
نانکؕ سا کرماتِ ساہِب[1] تُٹھےَ جو ملےَ --1-- | [1]صاحِب-	Page# [475]	ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
مہلا[1] 2 -- | [1]محلا-	----	ਮਹਲਾ ੨ ॥
ایہ کِنیہی چاکری جِتُ بھءُ کھسم[1] ن جاءِ -- | [1]خصم-	----	ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
نانکؕ سیوکؕ کاڈھیۓَ جِ سیتی کھسم[1] سماءِ --2-- | [1]خصم-	----	ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
پئُڑی --	----	ਪਉੜੀ ॥
نانکؕ انّت ن جاپنّہی ہرِ تا کے پاراوار --	----	ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥
آپِ کراۓ ساکھتی پھِرِ آپِ کراۓ مار --	----	ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
اِکنّہا گلی جنّجیِریا[1] اِکِ تُری چڑھِ بِسِیار -- | [1]زنّجیِریا-	----	ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
آپِ کراۓ کرے آپِ ہءُ کےَ سِءُ کری پُکار --	----	ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

نانک کرڻا جِن کِیا پھِرِ تِس ہی کرڻی سار --23--	----	ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
سلوکُ م: 1 --	----	ਸਲੋਕੁ ਮਃ ੧ ॥
آپے بھانْڈے ساجِئُن آپے پُورڻُ دےءِ --	----	ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
اِکنّھی دُدھُ سمائیئےَ اِکِ چُلھےَ رہنّہِ چڑے --	----	ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
اِکِ نِہالی پےَ سونّہِ اِکِ اُپرِ رہنِ کھڑے --	----	ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
تِنّھا سوارے نانکا جِنّہ کءُ ندرِ کرے --1--	----	ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥
مہلا[1] 2 -- | محلا[1]-	----	ਮਹਲਾ ੨ ॥
آپے ساجے کرے آپِ جائی بھِ رکھےَ آپِ --	----	ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
تِسُ وِچِ جنّت اُپاءِ کےَ دیکھےَ تھاپِ اُتھاپِ --	----	ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
کِس نو کہیئےَ نانکا سبھُ کِچھُ آپے آپِ --2--	----	ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
پئُڑی --	----	ਪਉੜੀ ॥

وڈے کیِیا وڈِیائییا کِچھُ کہنْا کہنْ نا جاءِ --	----	ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
سو کرتا کادر[1] کرِیمُ دے جِیا رِجکُ[2] سنّباہِ -- | [1]قادر- [2]رِزق-	----	ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
سائی کار کماونْی دھُرِ چھوڈی تِنّے پاءِ --	----	ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
نانک ایکی باہری ہور دُوجی ناہی جاءِ --	----	ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
سو کرے جِ تِسے رجاءِ[1] --24--1-- سُدھُ | [1]رضاءِ-	----	ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپ٘رسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ آسا بانْی بھگتا کی --	----	ਰਾਗੁ ਆਸਾ ਬਾਣੀ ਭਗਤਾ ਕੀ ॥
کبِیر جیءُ نامدےءُ جیءُ روِداس جیءُ --	----	ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
آسا س٘ری کبیر جیءُ --	----	ਆਸਾ ਸ੍ਰੀ ਕਬੀਰ ਜੀਉ ॥
گُر چرنْ لاگِ ہم بِنوتا پُوچھت کہ جیءُ پائِیا --	----	ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥
کون کاجِ جگُ اُپجے بِنسے کہہُ موہِ سمجھائِیا --1--	----	ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥

دیو کرہُ دئیا موہِ مارگِ لاوہُ جِتُ بھےَ بنّدھن توُٹےَ --	----	ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
جنم مرن دُکھ پھیڑ کرم سُکھ جیء جنم تے چھوُٹےَ --1-- رہاءُ --	----	ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
مائِیا پھاس بنّدھ نہی پھارےَ ارُ من سُنّنِ ن لوُکے --	----	ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
آپا پدُ نربانُ ن چِینّہِیا اِن بِدھِ ابھِءُ ن چوُکے --2--	----	ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥
کہی ن اُپجےَ اُپجی جانھےَ بھاو ابھاو بِہوُنٹا --	----	ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥
اُدےَ است کی من بُدھِ ناسی تءُ سدا سہجِ لِو لینٹا --3--	----	ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
جِءُ پ٘رتِبنّبُ بِنّب کءُ مِلی ہےَ اُدک کُنّبھُ بِگرانا --	----	ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥
کہُ کبیِر اَیسا گُنھ بھ٘رمُ بھاگا تءُ منُ سُنّنِ سماناں --4--1--	----	ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥
آسا --	Page# [476]	ਆਸਾ ॥

گج[1] ساڈھے تےَ تےَ دھوتیا تِہرے پائِن تگ -- | [1] گز۔	----	ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
گلی جِنّھا جپمالِیا لوٹے ہتھِ نبگ --	----	ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥
اوءِ ہرِ کے سنّت ن آکھیئہِ بانارِس کے ٹھگ --1--	----	ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥
اَیسے سنّت ن موکءُ بھاوہِ --	----	ਐਸੇ ਸੰਤ ਨ ਮੋ ਕਉ ਭਾਵਹਿ ॥
ڈالا سِءُ پیڈا گٹکاوہِ --1-- رہاءُ --	----	ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
باسن مانْجِ چراوہِ اُوپرِ کاٹھی دھوءِ جلاوہِ --	----	ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
بسُدھا کھودِ کرہِ دُءِ چُوِّلہے سارے مانٹس کھاوہِ --2--	----	ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
اوءِ پاپی سدا پھِرہِ اپرادھی مُکھہُ اپرس کہاوہِ --	----	ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
سدا سدا پھِرہِ ابھِمانی سگل کُٹنّب ڈُباوہِ --3--	----	ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥
جِتُ کو لائِیا تِت ہی لاگا تَیسے کرم کماوےَ --	----	ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥

کہُ کبِیر جِسُ ستِگُرُ بھیٹےَ پُنرپِ جنمِ ن آوے --4--2--	----	ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥
آسا --	----	ਆਸਾ ॥
باپِ دِلاسا میرو کینّہا --	----	ਬਾਪਿ ਦਿਲਾਸਾ ਮੇਰੋ ਕੀਨ੍ਹਾ ॥
سیج سُکھالی مُکھِ انمّرِتُ دِینّہا --	----	ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹਾ ॥
تِسُ باپ کءُ کِءُ منہُ وِساری --	----	ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥
آگے گِئیا ن باجی[1] ہاری --1-- | [1]بازی-	----	ਆਗੈ ਗਇਆ ਨ ਬਾਜੀ ਹਾਰੀ ॥੧॥
مُئی میری مائی ہءُ کھرا سُکھالا --	----	ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥
پہِرءُ نہی دگلی لگے ن پالا --1-- رہاءُ --	----	ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥
بلِ تِسُ باپے جِنِ ہءُ جائِیا --	----	ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥
پنّچا تے میرا سنّگُ چُکائِیا --	----	ਪੰਚਾ ਤੇ ਮੇਰਾ ਸੰਗੁ ਚੁਕਾਇਆ ॥
پنّچ مارِ پاوا تلِ دِنے --	----	ਪੰਚ ਮਾਰਿ ਪਾਵਾ ਤਲਿ ਦੀਨੇ ॥
ہرِ سِمرنِ میرا منُ تنُ بھینے --2--	----	ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥
پِتا ہمارو وڈ گوسائی --	----	ਪਿਤਾ ਹਮਾਰੋ ਵਡ ਗੋਸਾਈ ॥
تِسُ پِتا پہِ ہءُ کِءُ کرِ جائی --	----	ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥
ستِگُر ملے ت مارگُ دِکھائِیا --	----	ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥
جگت پِتا میرے منِ بھائِیا --3--	----	ਜਗਤ ਪਿਤਾ ਮੇਰੈ ਮਨਿ ਭਾਇਆ ॥੩॥
ہءُ پُوتُ تیرا تُوںّ باپُ میرا --	----	ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥

اکےَ ٹھاہر دُہا بسیرا --	ਏਕੈ ਠਾਹਰ ਦੁਹਾ ਬਸੇਰਾ ॥
کہُ کبِیر جن ایکو بُوجھیا --	ਕਹੁ ਕਬੀਰ ਜਨਿ ਏਕੋ ਬੂਝਿਆ ॥
گُر پرّسادِ مےَ سبھُ کچھُ سُوجھیا --3--4--	ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥
آسا --	ਆਸਾ ॥
اِکتُ پترِ بھرِ اُرکٹ کُرکٹ اِکتُ پترِ بھرِ پانی --	ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
آسِ پاسِ پنّج جوگیا بَیٹھے بیِچِ نکٹ دے رانی --1--	ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
نکٹی کو ٹھنگنُ باڑا ڈُونّ --	ਨਕਟੀ ਕੋ ਠਨਗਨੁ ਬਾਡਾ ਡੂੰ ॥
کِنہِ بِبیکی کاٹی تُونّ --1-- رہاءُ --	ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥
سگل ماہِ نکٹی کا واسا سگل مارِ اَئُہیری --	ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
سگلیا کی ہءُ بہِن بھانجی جِنہِ بری تِسُ چیری --2--	ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥
ہمرو بھرتا بڈو بِبیکی آپے سنّتُ کہاوےَ --	ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
اوہُ ہمارےَ ماتھےَ کائمُ[1] اءُرُ ہمرےَ نِکٹِ ن آوےَ --3--	ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥

[1] قائمُ-

ناکہُ کاٹی کانہُ کاٹی کاٹِ کُوٹِ کےَ ڈاری --	----	ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
کہُ کبیر سنّتن کی بیَرنِ تِینِ لوک کی پیاری --4--4--	----	ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥
آسا --	----	ਆਸਾ ॥
جوگی جتی تپی سنّنِیاسی بہُ تیِرتھ بھ٘رمنا --	----	ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥
لُنّجِت مُنّجِت مونِ جٹادھر انّتِ تئُو مرنا --1--	----	ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥
تا تے سیوِئلے رامنا --	----	ਤਾ ਤੇ ਸੇਵੀਅਲੇ ਰਾਮਨਾ ॥
رسنا رام نام ہِتُ جا کےَ کہا کرے جمنا --1-- رہاءُ --	----	ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥
آگم نِرگم جوتِک جانہِ بہُ بہُ بِیاکرنا --	----	ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥
تنّت منّتر سبھ اَئُکھدھ جانہِ انّتِ تئُو مرنا --2--	Page# [477]	ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥
راج بھوگ ارُ چھتّر سِنّگھاسن بہُ سنّدرِ رمنا --	----	ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥

پان کپُور سُباسک چنّدن انّتِ تئُو مرنا ـ ـ3ـ ـ	----	ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥
بید پُران سِنمّرِت سبھ کھوجے کہُو ن اُوبرنا ـ ـ	----	ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥
کہُ کبِیر اِءُ رامہِ جنّپءُ میٹِ جنم مرنا ـ ـ4ـ ـ5ـ ـ	----	ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥
آسا ـ ـ	----	ਆਸਾ ॥
پھِیلُ[1] ربابی بلدُ پکھاوج کئُویا تال بجاوےَ ـ ـ | [1]فِیلُ-	----	ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥
پہِرِ چولنا گدہا ناچےَ بھیَسا بھگتِ کراوےَ ـ ـ1ـ ـ	----	ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥
راجا رام ککرِییا برے پکائے ـ ـ	----	ਰਾਜਾ ਰਾਮ ਕਕਰੀਆ ਬਰੇ ਪਕਾਏ ॥
کنےَ بُوجھنہارےَ کھائے ـ ـ1ـ ـ رہاءُ ـ ـ	----	ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
بیَٹھِ سِنگّھُ گھرِ پان لگاوےَ گھِیس گلئُرے لیاوےَ ـ ـ	----	ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥
گھرِ گھرِ مُسری منگّلُ گاوہِ کچھُویا سنّکھُ بجاوےَ ـ ـ2ـ ـ	----	ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥
بنّس کو پُوتُ بِیاہن چلِیا سُئِنے منّڈپ چھائے ـ ـ	----	ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥

رُوپ کنّیا سُندرِ بیدھی سسےَ سِنگھ گُن گائے --3--	----	ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥
کہت کبیر سُنہُ رے سنّتہُ کیٹی پربتُ کھائِیا --	----	ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥
کچھُویا کہےَ انگار بھِ لورءُ لُوکی سبدُ سُنائیا --4--6--	----	ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥
آسا --	----	ਆਸਾ ॥
بٹُویا ایکُ بہترِ آدھاری ایکو جِسہِ دُیارا --	----	ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥
نوےَ کھنڈّ کی پِرتھمی ماگےَ سو جوگی جگِ سارا --1--	----	ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥
اَیسا جوگی نءُ نِدھِ پاوے --	----	ਐਸਾ ਜੋਗੀ ਨਉ ਨਿਧਿ ਪਾਵੈ ॥
تل کا بِرہمُ لے گگنِ چراوےَ --1-- رہاءُ --	----	ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥
کھِنتھا گیان دھِیان کرِ سُوئی سبدُ تاگا متھِ گھالےَ --	----	ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥
پنّچ تتُ کی کرِ مِرگانی گُر کےَ مارگِ چالےَ --2--	----	ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥

دئیا پھاہُری کائیا کرِ دھُوئی دِرِسٹ کی اگن جلاوے --	----	ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥
تِس کا بھاءُ لئے رِد انتّرِ چہُ جُگ تاڑی لاوے --3--	----	ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥
سبھ جو گتن رام نامُ ہے جِس کا پِنڈُ پرانا --	----	ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥
کہُ کبیر جے کِرپا دھارے دیۓ سچا نیسانا[1] --4--7-- | [1]نِیشانا-	----	ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥
آسا --	----	ਆਸਾ ॥
ہِندُو تُرک کہا تے آۓ کِن ایہ راہ چلائی --	----	ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥
دِل مہِ سوچ بچارِ کوادے بھِست دوجک[1] کِن پائی --1-- | [1]دوزک-	----	ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥
کاجی[1] تے کون کتیب بکھانی -- | [1]قاضی-	----	ਕਾਜੀ ਤੈ ਕਵਨ ਕਤੇਬ ਬਖਾਨੀ ॥
پڑہت گُنت اَیسے سبھ مارے کِنہُوں کھبرِ[1] ن جانی --1-- رہاءُ -- | [1]خبر-	----	ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥
سکتِ سنیہُ کرِ سُنّت کریۓ مے ن بدئُگا بھائی --	----	ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥

جؤ رے کھُداءِ[1] موہِ تُرکُ کرَیگا آپن ہی کٹِ جائی --2-- | [1]خُداءِ-	----	ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥
سُنّنتِ کیئے تُرکُ جے ہوئِگا ائُرت کا کِیا کرِیۓ --	----	ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
اردھ سریری نارِ ن چھوڑَے تا تے ہِنّدوُ ہی رہیۓ --3--	----	ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥
چھاڈِ کتیب رامُ بھجُ بئُرے جُلم[1] کرت ہےَ بھاری -- | [1]ظُلم-	----	ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥
کبیرےَ پکری ٹیک رام کی تُرک رہے پچِھاری --4--8--	----	ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥
آسا --	----	ਆਸਾ ॥
جب لگُ تیلُ دِیوے مُکھِ باتی تب سُوجھےَ سبھُ کوئی --	----	ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥
تیل جلے باتی ٹھہرانی سُوننّا منّدرُ ہوئی --1--	Page# [478]	ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥
رے بئُرے تِہِ گھری ن راکھےَ کوئی --	----	ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥
توُنّ رام نامُ جپ سوئی --1-- رہاءُ --	----	ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥
کا کی مات پِتا کہُ کا کو کون پُرکھ کی جوئی --	----	ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥

گھٹ پھُوٹے کوئُو بات ن پُوچھے کاڈھہُ کاڈھہُ ہوئی --2--	----	ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥
دیہُری بَیٹھی ماتا رووے کھٹِیا لے گئے بھائی --	----	ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥
لٹ چھِٹکائے تِرِیا رووے ہَنّس اِکیلا جائی --3--	----	ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥
کہت کبِیر سُنہُ رے سنّتہُ بھے ساگر کے تائی --	----	ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥
اِس بنّدے سِر جُلمُ[1] ہوت ہے جمُ نہی ہٹے گُسائی --4--9-- | [1] ظُلم	----	ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥
دُتُکے	----	ਦੁਤੁਕੇ
ੴ سِتگُر پرسادِ --	----	ੴ ਸਤਿਗੁਰ ਪ੍ਰਸਾਦਿ ॥
آسا سرّی کبِیر جیءُ کے چَوپدے اِکتُکے --	----	ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
سنک سننّد انّتُ نہی پائِیا --	----	ਸਨਕ ਸਨੰਦ ਅੰਤੁ ਨਹੀ ਪਾਇਆ ॥
بید پڑے پڑِ برّہمے جنمُ گوائِیا --1--	----	ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ہرِ کا بِلووَنا بِلووہُ میرے بھائی --	----	ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥
سہجِ بِلووہُ جَیسے تتُ ن جائی --1-- رہاءُ --	----	ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
تنُ کرِ مٹُکی من ماہِ بِلوئی --	----	ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥

اِسُ مٹُکی مہِ سبدُ سنّجوئی --2--	----	ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ہرِ کا بِلووناَ من کا بیچارا --	----	ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥
گُر پّرسادِ پاوےَ انّمرِت دھارا --3--	----	ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
کہُ کبِیر ندرِ کرے جے مِیرْا --	----	ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥
رام نام لگِ اُترے تِیرا --4--1--10--	----	ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥
آسا --	----	ਆਸਾ ॥
باتی سُوکی تیلُ نِکھُوٹا --	----	ਬਾਤੀ ਸੂਕੀ ਤੇਲੁ ਨਿਖੂਟਾ ॥
منّدلُ ن باجےَ نٹُ پےَ سُوتا --1--	----	ਮੰਦਲੁ ਨ ਬਾਜੈ ਨਟੁ ਪੈ ਸੂਤਾ ॥੧॥
بُجھِ گئی اگنِ ن نِکسِئو دھُونّیا --	----	ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥
روِ رہِیا ایکُ اورُ نہی دُوِیا --1-- رہاءُ --	----	ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ ॥
ٹُوٹی تنّتُ ن بجےَ ربابُ --	----	ਟੂਟੀ ਤੰਤੁ ਨ ਬਜੈ ਰਬਾਬੁ ॥
بھُولِ بِگارِئو اپنا کاجُ --2--	----	ਭੂਲਿ ਬਿਗਾਰਿਓ ਅਪਨਾ ਕਾਜੁ ॥੨॥
کتھنی بدنی کہنُ کہاونُ --	----	ਕਥਨੀ ਬਦਨੀ ਕਹਨੁ ਕਹਾਵਨੁ ॥
سمجھِ پری تءُ بِسرِئو گاونُ --3--	----	ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥
کہت کبِیر پنّچ جو چُورے --	----	ਕਹਤ ਕਬੀਰ ਪੰਚ ਜੋ ਚੂਰੇ ॥
تِن تے ناہِ پرم پدُ دُورے --4--2--11--	----	ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥

آسا --	----	ਆਸਾ ॥
سُتُ اپرادھ کرت ہےَ جیتے --	----	ਸੁਤੁ ਅਪਰਾਧ ਕਰਤ ਹੈ ਜੇਤੇ ॥
جننی چِیتِ ن راکھسِ تیتے --1--	----	ਜਨਨੀ ਚੀਤਿ ਨ ਰਾਖਸਿ ਤੇਤੇ ॥੧॥
رامئِیا ہءُ بارِکُ تیرا --	----	ਰਾਮਈਆ ਹਉ ਬਾਰਿਕੁ ਤੇਰਾ ॥
کاہے ن کھنّڈسِ اوگنُ میرا --1-- رہاءُ --	----	ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥
جے اتِ کرّوپ کرے کرِ دھائِیا --	----	ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥
تا بھی چِیتِ ن راکھسِ مائِیا --2--	----	ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥
چِنّت بھونِ منُ پرِئو ہمارا --	----	ਚਿੰਤ ਭਵਨਿ ਮਨੁ ਪਰਿਓ ਹਮਾਰਾ ॥
نام بِنا کَیسے اُترسِ پارا --3--	----	ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥
دیہِ بِمل متِ سدا سرِیرا --	----	ਦੇਹਿ ਬਿਮਲ ਮਤਿ ਸਦਾ ਸਰੀਰਾ ॥
سہجِ سہجِ گُن روےَ کبِیرا --4--3--12--	----	ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥
آسا --	----	ਆਸਾ ॥
ہج ہماری گومتی تیِر --	----	ਹਜ ਹਮਾਰੀ ਗੋਮਤੀ ਤੀਰ ॥
جہا بسہِ پِیتنّبرپِیر --1--	----	ਜਹਾ ਬਸਹਿ ਪੀਤੰਬਰ ਪੀਰ ॥੧॥
واہُ واہُ کِیا کھُوبُ[1] گاوتا ہےَ -- | [1]خُوبُ-	----	ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥
ہرِ کا نامُ میرےَ منِ بھاوتا ہےَ --1-- رہاءُ --	----	ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥

نارد سارد کرہِ کھواسی[1] ۔۔ | [1]خواسی۔	Page# [479]	ਨਾਰਦ ਸਾਰਦ ਕਰਹਿ ਖਵਾਸੀ ॥
پاسِ بَیٹھی بِیبی کولا داسی ۔۔2۔۔	----	ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥
کنّٹھے مالا جِہوا رامُ ۔۔	----	ਕੰਠੇ ਮਾਲਾ ਜਿਹਵਾ ਰਾਮੁ ॥
سہنّس نامُ لےَ لےَ کرءُ سلامُ ۔۔3۔۔	----	ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥
کہت کبِیر رام گُن گاوءُ ۔۔	----	ਕਹਤ ਕਬੀਰ ਰਾਮ ਗੁਨ ਗਾਵਉ ॥
ہِنّدُو تُرک دوئُو سمجھاوءُ ۔۔13۔۔4۔۔4۔۔	----	ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥
آسا سؕری کبِیر جیءُ کے پنّچپدے 9 دُتُکے 5	----	ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
پاتی توڑے مالِنی پاتی پاتی جیءُ ۔۔	----	ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
جِسُ پاہن کءُ پاتی توڑے سو پاہن نِرجیءُ ۔۔1۔۔	----	ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
بھُولی مالنی ہےَ ایءُ ۔۔	----	ਭੂਲੀ ਮਾਲਨੀ ਹੈ ਏਉ ॥
ستِگُر جاگتا ہےَ دیءُ ۔۔1۔۔ رہاءُ ۔۔	----	ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
ب٘رہمُ پاتی بِسنُ ڈاری پھُول سنّکردیءُ ۔۔	----	ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
تِنِ دیو پ٘رتکھِ تورہِ کرہِ کِس کی سیءُ ۔۔2۔۔	----	ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥

پاکھان گڈھِ کے مُورتِ کینّہی دے کے چھاتی پاءُ --	----	ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ ॥
جے ایہ مُورتِ ساچی ہے تءُ گڑھنّہارے کھاءُ --3--	----	ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
بھاتُ پہتِ ارُ لاپسی کرکرا کاسارُ --	----	ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
بھوگنہارے بھوگیا اِس مُورتِ کے مُکھ چھارُ --4--	----	ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥
مالِن بھُولی جگُ بھُلانا ہم بھُلانے ناہِ --	----	ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
کہُ کبیر ہم رام راکھے کِرپا کرِ ہرِ راءِ --5--1--14--	----	ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
آسا --	----	ਆਸਾ ॥
بارہ برس بالپن بیتے بیس برس کچھُ تپُ ن کیئو --	----	ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
تیس برس کچھُ دیو ن پُوجا پھِرِ پچھُتانا بِردھِ بھئِئو --1--	----	ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥
میری میری کرتے جنمُ گئِئو --	----	ਮੇਰੀ ਮੇਰੀ ਕਰਤੇ ਜਨਮੁ ਗਇਓ ॥
سائرُ سوکھِ بھُجنّ بلئِئو --1-- رہاءُ --	----	ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥

سُوکے سرورِ پالِ بنّدھاوے لُوٹے کھیتِ ہتھ وارِ کرے ۔۔	----	ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥
آئِو چورُ تُرنّتہ لے گئِو میری راکھت مُگدھُ پھرے ۔۔2۔۔	----	ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥
چرن سِیسُ کر کنّپن لاگے نَینی نِیرُ اسار بہے ۔۔	----	ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
جِہوا بچنُ سُدھُ نہی نِکسے تب رے دھرم کی آس کرے ۔۔3۔۔	----	ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥
ہرِ جیءُ کرِّپا کرے لِو لاوے لاہا ہرِ ہرِ نامُ لیئِو ۔۔	----	ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
گُر پرسادی ہرِ دھنُ پائِئو انّتے چلدِیا نالِ چلِئو ۔۔4۔۔	----	ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥
کہت کبِیر سُنہُ رے سنّتہُ انُ دھنُ کچھُوئے لے ن گئِو ۔۔	----	ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥
آئی تلب[1] گوپال راءِ کی مائِیا منّدر چھوڈِ چلِئو ۔۔5۔۔2۔۔15۔۔	----	ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥

[1] طلب۔

آسا ۔۔	----	ਆਸਾ ॥

کاہُو دِںہے پاٹ پٹّنبر کاہُو پلگھ نِوارا --	----	ਕਾਹੂ ਦੀਨੇ੍ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥
کاہُو گری گودری ناہی کاہُو کھان پرارا --1--	----	ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥
اہِرکھ واد ُن کیجےَ رے من --	----	ਅਹਿਰਖ ਵਾਦੁ ਨ ਕੀਜੈ ਰੇ ਮਨ ॥
سُکّرِتُ کرِ کرِ لیجےَ رے من --1-- رہاءُ --	----	ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥
کُمھّارےَ ایک جُ ماٹی گُونّدھی بہُ بِدھِ بانی لائی --	----	ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥
کاہُو مہِ موتی مُکتاہل کاہُو بِیادھِ لگائی --2--	----	ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥
سُومہِ دھنُ راکھن کءُ دِییا مُگدھُ کہےَ دھنُ میرا --	----	ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥
جم کا ڈنّڈُ مُونّڈ مہِ لاگےَ کھِن مہِ کرےَ نِبیرا --3--	Page# [480]	ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥
ہرِ جنُ اُوتمُ بھگتُ سداوےَ آگِیا منِ سُکھُ پائی --	----	ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥
جو تِسُ بھاوےَ ستِ کرِ مانےَ بھاݨا منّنِ وسائی --4--	----	ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥

کہےَ کبِیرُ سُنہُ رے سنّتہُ میری میری جھوُٹھی --	----	ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥
چِرگٹ پھارِ چٹارا لےَ گِئِو تری تاگری چھوُٹی --5--3--16--	----	ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥
آسا --	----	ਆਸਾ ॥
ہم مسکِین کھُدائی[1] بنّدے تُم راجسُ منِ بھاوےَ -- | [1]خُدائِ-	----	ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥
الہ اولِ دِین کو ساہِبُ[1] جورُ[2] نہی پھُرماوےَ[3] --1-- | [1]صاحِبُ- [2]زورُ- [3]فُرماوےَ-	----	ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥
کاجی[1] بولیا بنِ نہی آوےَ --1-- رہاءُ -- | [1]قاضی-	----	ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ ॥
روجا[1] دھرےَ نِواج[2] گُجارےَ[3] کلما بھِستِ ن ہوئی -- | [1]روزا- [2]نِواز- [3]غُزارےَ-	----	ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥
سترِ کابا گھٹ ہی بھیترِ جے کرِ جانےَ کوئی --2--	----	ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥
نِواج[1] سوئی جو نِیاءُ بِچارےَ کلما اکلہِ جانےَ -- | [1]نِواز-	----	ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥

پاچہُ مُسِ مُسلا[1] بِچھاوے تب تءُ دِینُ پچھانے ۔۔3۔۔ | [1]مُصلا۔	----	ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥
کھسمُ[1] پچھانِ ترس کرِ جیء مہِ مارِ منٹی کرِ پھیکی ۔۔ | [1]خصمُ۔	----	ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥
آپُ جناءِ اور کءُ جانے تب ہوءِ بھِست سرِیکی[1] ۔۔4۔۔ | [1]شرِیکی۔	----	ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥
ماٹی ایک بھیکھ دھرِ نانا تا مہِ برّہمُ پچھانا ۔۔	----	ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥
کہے کبِیرا بھِست چھوڈِ کرِ دوجک[1] سِءُ منُ مانا ۔۔5۔۔4۔۔17۔۔ | [1]دوزک۔	----	ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥
آسا ۔۔	----	ਆਸਾ ॥
گگن نگرِ اِک بُوںّد ن برکھے نادُ کہا جُ سمانا ۔۔	----	ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
پاربرّہم پریسُر مادھو پرم ہنّسُ لے سِدھانا ۔۔1۔۔	----	ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥
بابا بولتے تے کہا گئے دیہی کے سنّگِ رہتے ۔۔	----	ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥

سُرتِ ماہِ جو نِرتے کرتے کتھا بارتا کہتے --1-- رہاءُ --	----	ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥
بجاونہارو کہا گئیو جِن اِہُ مندرُ کینّہا --	----	ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਾ ॥
ساکھی سبدُ سُرتِ نہی اُپجےَ کھِنّچ تیجُ سبھُ لینّہا --2--	----	ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਾ ॥੨॥
سّرونن بِکل بھئے سنّگِ تیرے اِندّری کا بلُ تھاکا --	----	ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
چرن رہے کر ڈھرکِ پرے ہےَ مُکھہُ ن نکسےَ باتا --3--	----	ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥
تھاکے پنّچ دُوت سبھ تسکر آپ آپنےَ بھّرمتے --	----	ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
تھاکا منُ کنّچر اُرُ تھاکا تیجُ سُوتُ دھرِ رمتے --4--	----	ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥
مِرتک بھئے دسےَ بنّد چھُوٹے مِتّر بھائی سبھ چھورے --	----	ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥
کہت کبیرا جو ہرِ دھیاوےَ جیوت بنّدھن تورے --5--5--18--	----	ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥
آسا اِکتُکے 4 --	----	ਆਸਾ ਇਕਤੁਕੇ ੪ ॥

سرپنی تے اُوپر نہی بلِیا --	----	ਸਰਪਨੀ ਤੇ ਊਪਰਿ ਨਹੀ ਬਲੀਆ ॥
جِن برہما بِسنُ مہادےءُ چھلِیا --1--	----	ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
مارُ مارُ سرپنی نِرمل جلِ پَیٹھی --	----	ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
جِن ترِبھوݨُ ڈسِیئلے گر پرسادِ ڈیِٹھی --1-- رہاءُ --	----	ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
سرپنی سرپنی کِیا کہءُ بھائی --	----	ਸ੍ਰਪਨੀ ਸ੍ਰਪਨੀ ਕਿਆ ਕਹਉ ਭਾਈ ॥
جِن ساچُ پچھانِیا تِن سرپنی کھائی --2--	----	ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
سرپنی تے آن چھُوچھ نہی اورا --	----	ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
سرپنی جِیتی کہا کرے جمرا --3--	----	ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
اِہ سرپنی تا کی کِیتی ہوئی --	Page# [481]	ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥
بلُ ابلُ کِیا اِس تے ہوئی --4--	----	ਬਲੁ ਅਬਲੁ ਕਿਆ ਇਸ ਤੇ ਹੋਈ ॥੪॥
اِہ بستی تا بست سریرا --	----	ਇਹ ਬਸਤੀ ਤਾ ਬਸਤ ਸਰੀਰਾ ॥
گُر پرسادِ سہجِ ترے کبِیرا --19--6--5--	----	ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥
آسا --	----	ਆਸਾ ॥
کہا سُیان کءُ سمرِت سُنائے --	----	ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥
کہا ساکت پہِ ہرِ گُن گائے --1--	----	ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥
رام رام رامے رمِ رمیئے --	----	ਰਾਮ ਰਾਮ ਰਾਮ ਰਮੇ ਰਮਿ ਰਹੀਐ ॥

ساکت سِ ءُ بھُولِ نہی کہیِۓ --1-- رہاءُ --	----	ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥
کئُویا کہا کپُور چراۓ --	----	ਕਊਆ ਕਹਾ ਕਪੂਰ ਚਰਾਏ ॥
کہ بِسِیئر کٔ ءُ دُودھُ پِییاۓ --2--	----	ਕਹ ਬਿਸੀਅਰ ਕਉ ਦੂਧੁ ਪੀਆਏ ॥੨॥
ستسنّگتِ مِلِ بِبیک بُدھِ ہوئی --	----	ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥
پارسُ پرسِ لوہا کنّچنُ سوئی --3--	----	ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥
ساکتُ سُیانُ سبھُ کرے کرائِیا --	----	ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥
جو دھُرِ لِکھِیا سُ کرم کمائِیا --4--	----	ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥
انّمرِتُ لےَ لےَ نیمُ سِنّچائی --	----	ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥
کہت کبِیر اُیا کو سہجُ ن جائی --20--7--5--	----	ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥
آسا --	----	ਆਸਾ ॥
لنّکا سا کوٹُ سمُنّد سی کھائی --	----	ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
تِہ راون گھر کھبرِ[1] ن پائی --1-- [1]خبرِ	----	ਤਿਹ ਰਾਵਨ ਘਰ ਖਬਰਿ ਨ ਪਾਈ ॥੧॥
کِیا ماگ ءُ کِچھُ تھِرُ ن رہائی --	----	ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥
دیکھت نَین چلِئو جگُ جائی --1-- رہاءُ --	----	ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥
اِکُ لکھُ پُوت سوا لکھُ ناتی --	----	ਇਕੁ ਲਖੁ ਪੂਤ ਸਵਾ ਲਖੁ ਨਾਤੀ ॥
تِہ راون گھر دِییا ن باتی --2--	----	ਤਿਹ ਰਾਵਨ ਘਰ ਦੀਆ ਨ ਬਾਤੀ ॥੨॥

چنّدُ سُورجُ جا کے تپت رسوئی --	----	ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥
بَیسنّترُ جا کے کپرے دھوئی --3--	----	ਬੈਸੰਤਰੁ ਜਾ ਕੇ ਕਪਰੇ ਧੋਈ ॥੩॥
گُرمتِ رامےَ نامِ بسائی --	----	ਗੁਰਮਤਿ ਰਾਮੈ ਨਾਮਿ ਬਸਾਈ ॥
استھِرُ رہےَ ن کتھُوںّ جائی --4--	----	ਅਸਥਿਰੁ ਰਹੈ ਨ ਕਤਹੂੰ ਜਾਈ ॥੪॥
کہت کبِیر سُنہُ رے لوئی --	----	ਕਹਤ ਕਬੀਰ ਸੁਨਹੁ ਰੇ ਲੋਈ ॥
رام نام بِنُ مُکتِ ن ہوئی --5--8--21--	----	ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥
آسا --	----	ਆਸਾ ॥
پہِلا پُوتُ پِچھَیری مائی --	----	ਪਹਿਲਾ ਪੂਤੁ ਪਿਛੈਰੀ ਮਾਈ ॥
گُرُ لاگو چیلے کی پائی --1--	----	ਗੁਰੁ ਲਾਗੋ ਚੇਲੇ ਕੀ ਪਾਈ ॥੧॥
ایکُ اچنّبھءُ سُنہُ تُمّہ بھائی --	----	ਏਕੁ ਅਚੰਭਉ ਸੁਨਹੁ ਤੁਮ੍ ਭਾਈ ॥
دیکھت سِنّگھُ چراوت گائی --1-- رہاءُ --	----	ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥
جل کی مچھُلی ترورِ بیائی --	----	ਜਲ ਕੀ ਮਛੁਲੀ ਤਰਵਰਿ ਬਿਆਈ ॥
دیکھت کُترا لےَ گئی بِلائی --2--	----	ਦੇਖਤ ਕੁਤਰਾ ਲੈ ਗਈ ਬਿਲਾਈ ॥੨॥
تلےَ رے بَیسا[1] اُوپرِ سُولا -- | [1]بیشا-	----	ਤਲੈ ਰੇ ਬੈਸਾ ਊਪਰਿ ਸੂਲਾ ॥
تِس کےَ پیڈِ لگے پھل پھُولا --3--	----	ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥
گھورےَ چرِ بھَیس چراون جائی --	----	ਘੋਰੈ ਚਰਿ ਭੈਸ ਚਰਾਵਨ ਜਾਈ ॥
باہرِ بَیلُ گونِ گھرِ آئی --4--	----	ਬਾਹਰਿ ਬੈਲੁ ਗੋਨਿ ਘਰਿ ਆਈ ॥੪॥

کہت کبیِرُ جُ اِس پد بُوجھے --	----	ਕਹਤ ਕਬੀਰ ਜੁ ਇਸ ਪਦ ਬੂਝੈ ॥
رام رمت تِسُ سبھُ کِچھُ سُوجھے --22--9--5--	----	ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥
بائیِس چئُپدے تتھا پنّچپدے	----	ਬਾਈਸ ਚਉਪਦੇ ਤਥਾ ਪੰਚਪਦੇ
آسا سّری کبیِر جیءُ کے تِپدے 8 دُتُکے 7 اِکتُکا 1	----	ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
بِنّدُ تے جِن پِنّڈُ کیِیا اگنِ کُنّڈ رہائِیا --	----	ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥
دس ماس ماتا اُدرِ راکھِیا بہُرِ لاگی مائِیا --1--	----	ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥
پّرانی کاہے کءُ لوبھِ لاگے رتن جنمُ کھوئِیا --	----	ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥
پُورب جنمِ کرم بھُومِ بیِجُ ناہی بوئِیا --1-- رہاءُ --	----	ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥
بارِک تے بِردھِ بھئِیا ہونا سو ہوئِیا --	----	ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥
جا جمُ آءِ جھوٹ پکرے تبہِ کاہے روئِیا --2--	----	ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

جِیونے کی آس کرہِ جمُ نِہارے ساسا ۔۔	Page# [482]	ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥
باجیگری[1] سنّسارُ کبِیرا چیتِ ڈھالِ پاسا ۔۔3۔۔1۔۔23۔۔	----	ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥
[1]بازیگری۔		
آسا ۔۔	----	ਆਸਾ ॥
تنُ رَینی منُ پُن رپِ کرِ ہءُ پاچءُ تت براتی ۔۔	----	ਤਨੁ ਰੈਨੀ ਮਨੁ ਪੁਨਰਪਿ ਕਰਿ ਹਉ ਪਾਚਉ ਤਤ ਬਰਾਤੀ ॥
رام راءِ سِءُ بھاورِ لَیہءُ آتم تِہ رنّگِ راتی ۔۔1۔۔	----	ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥
گاءُ گاءُ ری دُلہنی منّگلچارا ۔۔	----	ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
میرے گِرہِ آئے راجا رام بھتارا ۔۔1۔۔ رہاءُ ۔۔	----	ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥
نابھِ کمل مہِ بیدی رچِ لے بّرہم گِیان اُچارا ۔۔	----	ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
رام راءِ سو دُولہُ پائِئو اس بڈبھاگ ہمارا ۔۔2۔۔	----	ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥
سُرِ نر مُنِ جن کئُتک آئے کوٹِ تیتِیس اُجاناں ۔۔	----	ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥

کہِ کبیر موہِ بیاہِ چلے ہےَ پُرکھ ایک بھگوانا ۔۔3۔۔2۔۔24۔۔	----	ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥
آسا ۔۔	----	ਆਸਾ ॥
ساسُ کی دُکھی سسُر کی پیاری جیٹھ کے نامِ ڈرءُ رے ۔۔	----	ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥
سکھی سہیلی نند گہیلی دیور کےَ بِرہِ جرءُ رے ۔۔1۔۔	----	ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥
میری متِ بئُری مےَ رامُ بِسارِئو کِن بِدھِ رہنِ رہءُ رے ۔۔	----	ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥
سیجےَ رمتُ نَین نہی پیکھءُ اِہُ دُکھُ کا سءُ کہءُ رے ۔۔1۔۔ رہاءُ ۔۔	----	ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥
باپُ ساوکا کرےَ لرائی مائِیا سد متواری ۔۔	----	ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥
بڈے بھائی کےَ جب سنّگِ ہوتی تب ہءُ ناہ پیاری ۔۔2۔۔	----	ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥
کہت کبیر پنّچ کو جھگرا جھگرت جنمُ گوائِیا ۔۔	----	ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥

جھُوٹھی مائِیا سبھُ جگُ بادھِیا مےَ رام رمت سُکھُ پائِیا --3--3--25--	----	ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥
آسا --	----	ਆਸਾ ॥
ہم گھرِ سُوتُ تنہِ نِت تانا کنّٹھِ جنیئُو تُمارے --	----	ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥
تُمّہ تءُ بید پڑہُ گائِتّری گوبِنّدُ رِدےَ ہمارے --1--	----	ਤੁਮ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥
میری جِہبا بِسنُ نَین نارائِن ہِردےَ بسہِ گوبِنّدا --	----	ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥
جم دُیار جب پُوچھسِ بورے تب کِیا کہِس مُکنّدا --1-- رہاءُ --	----	ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥
ہم گورُو تُم گُیار گُسائی جنم جنم رکھوارے --	----	ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥
کبہُونّ ن پارِ اُتارِ چرائِہُ کَیسے کھسم[1] ہمارے --2-- | [1]خصم-	----	ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥
تُونّ بامّہنُ مےَ کاسِیک جُلہا بُوجھہُ مور گِیانا --	----	ਤੂੰ ਬਾਮ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥

تُمّہ تءُ جاچے بھُوپتِ راجے ہرِ سءُ مور دھِیانا --3--4--26--	----	ਤੁਮ੍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥
آسا --	----	ਆਸਾ ॥
جگِ جیونُ اَیسا سُپنے جَیسا جیونُ سُپن سمانّ --	----	ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥
ساچُ کرِ ہم گاٹھِ دِینی چھوڈِ پرم نِدھانّ --1--	----	ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥
بابا مائِیا موہ ہِتُ کِینّہ --	----	ਬਾਬਾ ਮਾਇਆ ਮੋਹ ਹਿਤੁ ਕੀਨ੍ ॥
جِنِ گِیانُ رتنُ ہِرِ لِینّہ --1-- رہاءُ --	----	ਜਿਨਿ ਗਿਆਨੁ ਰਤਨੁ ਹਿਰਿ ਲੀਨ੍ ॥੧॥ ਰਹਾਉ ॥
نَین دیکھِ پتنّگُ اُرجھَے پسُ ن دیکھَے آگِ --	----	ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥
کال پھاس ن مُگدھُ چیتَے کنِک کامِنِ لاگِ --2--	----	ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥
کرِ بِچارُ بِکار پرہرِ ترن تارن سوءِ --	----	ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥
کہِ کبیر جگجیونُ اَیسا دُتیء ناہی کوءِ --3--5--27--	----	ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥
آسا --	----	ਆਸਾ ॥

ج ءُ مے رُوپ کیئے بہُتیرے اب پھُنِ رُوپ ن ہوئی --	Page# [483]	ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥
تاگا تنّتُ ساجُ سبھُ تھاکا رام نام بِس ہوئی --1--	----	ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥
اب موہِ ناچنو ن آوے --	----	ਅਬ ਮੋਹਿ ਨਾਚਨੋ ਨ ਆਵੈ ॥
میرا منُ منّدرِیا ن بجاوے --1-- رہاءُ --	----	ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥
کامُ کّرودھُ مائیا لے جاری تّرِسنا گاگرِ پھُوٹی --	----	ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
کام چولنا بھئیا ہے پُرانا گِئیا بھرمُ سبھُ چھُوٹی --2--	----	ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥
سرب بھُوت اےکےَ کرِ جانِیا چُوکے بادِبیادا --	----	ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥
کہِ کبیر مے پُورا پائیا بھئے رام پرسادا --3--6--28--	----	ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥
آسا --	----	ਆਸਾ ॥
روجا[1] دھرے مناوے الہُ سُیادتِ جیء سنّگھارے -- | [1]روزا-	----	ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥

آپا دیکھِ اور نہی دکھےَ
کاہے کءُ جھکھ مارےَ --1--

ਆਪਾ ਦੇਖਿ ਅਵਰ ਨਹੀ ਦੇਖੈ
ਕਾਹੇ ਕਉ ਝਖ ਮਾਰੈ ॥੧॥

کاجی[1] ساہِبُ[2] ایکُ توہی مہِ
تیرا سوچِ بِچارِ ن دکھےَ -- | [1]قاضی-
[2]صاحِبُ-

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ
ਸੋਚਿ ਬਿਚਾਰਿ ਨ ਦੇਖੈ ॥

کھبرِ[1] ن کرہِ دِین کے بئُرے
تا تے جنمُ الکھےَ --1-- رہاءُ -- |
[1]خبرِ-

ਖਬਰਿ ਨ ਕਰਹਿ ਦੀਨ ਕੇ ਬਉਰੇ
ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥

ساچُ کتیب بکھانےَ الہُ
نارِ پُرکھُ نہی کوئی --

ਸਾਚੁ ਕਤੇਬ ਬਖਾਨੈ ਅਲਹੁ
ਨਾਰਿ ਪੁਰਖੁ ਨਹੀ ਕੋਈ ॥

پڑھے گُنے ناہی کچھُ بئُرے
جءُ دِل مہِ کھبرِ[1] ن ہوئی --2-- | [1]خبرِ-

ਪਢੇ ਗੁਨੇ ਨਾਹੀ ਕਛੁ ਬਉਰੇ
ਜਉ ਦਿਲ ਮਹਿ ਖਬਰਿ ਨ ਹੋਈ ॥੨॥

الہُ گیَبُ[1] سگل گھٹ بھِیترِ
ہِردےَ لیہُ بِچاری -- | [1]غَیبُ-

ਅਲਹੁ ਗੈਬੁ ਸਗਲ ਘਟ ਭੀਤਰਿ
ਹਿਰਦੈ ਲੇਹੁ ਬਿਚਾਰੀ ॥

ہِنّدُو تُرک دُہُونّ مہِ ایکےَ
کہےَ کبِیر پُکاری --3--7--29--

ਹਿੰਦੂ ਤੁਰਕ ਦੁਹੂੰ ਮਹਿ ਏਕੈ
ਕਹੈ ਕਬੀਰ ਪੁਕਾਰੀ ॥੩॥੭॥੨੯॥

آسا --تِپدا -- اِکتُکا --

ਆਸਾ ॥ ਤਿਪਦਾ ॥ ਇਕਤੁਕਾ ॥

کیِئو سِنّگارُ مِلن کے تائی --

ਕੀਓ ਸਿੰਗਾਰੁ ਮਿਲਨ ਕੇ ਤਾਈ ॥

ہرِ ن ملے جلجِیون گُسائی --1--

ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥

ہرِ میرو پِرُ ہءُ ہرِ کی بہُرِیا --

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥

رام بڈے مےَ تنک لہُریِیا --1-- رہاءُ --	----	ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥
دھن پِر ا ایکےَ سنگِ بسیرا --	----	ਧਨ ਪਿਰ ਏਕੈ ਸੰਗਿ ਬਸੇਰਾ ॥
سیج ایک پےَ مِلن دُہیرا --2--	----	ਸੇਜ ਏਕ ਪੈ ਮਿਲਨੁ ਦੁਹੇਰਾ ॥੨॥
دھنِّ سُہاگنِ جو پیء بھاوےَ --	----	ਧੰਨਿ ਸੁਹਾਗਨਿ ਜੋ ਪੀਅ ਭਾਵੈ ॥
کہِ کبیر پھرِ جنمِ ن آوےَ --3--8--30--	----	ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥
آسا سرؔی کبیر جیءُ کے دُپدے	----	ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ੴ ستِگُر پرؔسادِ --	----	ੴ ਸਤਿਗੁਰ ਪ੍ਰਸਾਦਿ ॥
ہِیرےَ ہِیرا بیدھِ پون منُ سہجے رہِیا سمائی --	----	ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
سگل جوتِ اِنِ ہیرےَ بیدھی ستِگُر بچنی مےَ پائی --1--	----	ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
ہرِ کی کتھا اناہد بانی --	----	ਹਰਿ ਕੀ ਕਥਾ ਅਨਾਹਦ ਬਾਨੀ ॥
ہنّسُ ہُءِ ہیرا لےءِ پچھانی --1-- رہاءُ --	----	ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
کہِ کبیر ہیرا اس دیکھِءو جگ مہ رہا سمائی --	----	ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥

گُپتا ہِیرا پرّگٹ بھِئو
جب گُر گم دِییا دِکھائی
--2--1--31--

ਗੁਪਤਾ ਹੀਰਾ ਪ੍ਰਗਟ ਭਇਓ
ਜਬ ਗੁਰ ਗਮ ਦੀਆ ਦਿਖਾਈ
॥੨॥੧॥੩੧॥

آسا --

ਆਸਾ ॥

پہِلی کرُوپِ کُجاتِ کُلکھنی
ساہُرےَ پیئیےَ بُری --

ਪਹਿਲੀ ਕਰੂਪਿ ਕੁਜਾਤਿ ਕੁਲਖਨੀ
ਸਾਹੁਰੈ ਪੇਈਐ ਬੁਰੀ ॥

اب کی سرُوپِ سُجانِ سُلکھنی
سہجے اُدرِ دھری --1--

ਅਬ ਕੀ ਸਰੂਪਿ ਸੁਜਾਨਿ ਸੁਲਖਨੀ
ਸਹਜੇ ਉਦਰਿ ਧਰੀ ॥੧॥

بھلی سری مُئی میری پہِلی بری --

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥

جُگُ جُگُ جِیوءُ
میری اب کی دھری --1-- رہاءُ --

ਜੁਗੁ ਜੁਗੁ ਜੀਵਉ
ਮੇਰੀ ਅਬ ਕੀ ਧਰੀ ॥੧॥ ਰਹਾਉ ॥

کہُ کبِیر جب لہُری آئی
بڈی کا سُہاگُ ٹرِئو --

ਕਹੁ ਕਬੀਰ ਜਬ ਲਹੁਰੀ ਆਈ
ਬਡੀ ਕਾ ਸੁਹਾਗੁ ਟਰਿਓ ॥

لہُری سنّگِ بھئی اب میرےَ
جیٹھی ائُرُ دھرِئو --2--2--32--

ਲਹੁਰੀ ਸੰਗਿ ਭਈ ਅਬ ਮੇਰੈ
ਜੇਠੀ ਅਉਰੁ ਧਰਿਓ ॥੨॥੨॥੩੨॥

آسا --
Page# [484]
ਆਸਾ ॥

میری بہُرِییا کو دھنِیا ناءُ --

ਮੇਰੀ ਬਹੁਰੀਆ ਕੋ ਧਨੀਆ ਨਾਉ ॥

لے راکھِئو رام جنِیا ناءُ --1--

ਲੇ ਰਾਖਿਓ ਰਾਮ ਜਨੀਆ ਨਾਉ ॥੧॥

اِنّہ مُنّڈِیئن میرا گھرُ دھُنّدھراوا --

ਇਨ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥

بِٹوہِ رام رمئُویا لاوا ۔۔1۔۔ رہاۓ ۔۔	----	ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥
کہت کبِیر سُنہُ میری مائی ۔۔	----	ਕਹਤੁ ਕਬੀਰ ਸੁਨਹੁ ਮੇਰੀ ਮਾਈ ॥
اِنہٕ مُنڈِیئن میری جاتِ[1] گوائی ۔۔2۔۔3۔۔33۔۔	----	ਇਨ੍ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥
آسا ۔۔	----	ਆਸਾ ॥
رہُ رہُ ری بہُرِیا گھُونگھٹُ جِن کاڈھے ۔۔	----	ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
انت کی بار لہَیگی ن آڈھے ۔۔1۔۔ رہاۓ ۔۔	----	ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥
گھُونگھٹُ کاڈھِ گئی تیری آگے ۔۔	----	ਘੂੰਘਟੁ ਕਾਢਿ ਗਈ ਤੇਰੀ ਆਗੈ ॥
اُن کی گَیلِ توہِ جِن لاگے ۔۔1۔۔	----	ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥
گھُونگھٹ کاڈھے کی اِہے بڈائی ۔۔	----	ਘੂੰਘਟ ਕਾਢੇ ਕੀ ਇਹੈ ਬਡਾਈ ॥
دِن دس پانْچ بہُو بھلے آئی ۔۔2۔۔	----	ਦਿਨ ਦਸ ਪਾਂਚ ਬਹੂ ਭਲੇ ਆਈ ॥੨॥
گھُونگھٹُ تیرو تءُ پرِ ساچے ۔۔	----	ਘੂੰਘਟੁ ਤੇਰੋ ਤਉ ਪਰਿ ਸਾਚੈ ॥
ہرِ گُن گاءِ کُودہِ ارُ ناچے ۔۔3۔۔	----	ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥
کہت کبِیر بہُو تب جیِتے ۔۔	----	ਕਹਤ ਕਬੀਰ ਬਹੂ ਤਬ ਜੀਤੈ ॥
ہرِ گُن گاوت جنمُ بِتیِتے ۔۔4۔۔1۔۔34۔۔	----	ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥
آسا ۔۔	----	ਆਸਾ ॥
کروتُ بھلا ن کروٹ تیری ۔۔	----	ਕਰਵਤੁ ਭਲਾ ਨ ਕਰਵਟ ਤੇਰੀ ॥

[1] ذاتِ۔

لاگُ گلے سُنُ بِنتی میری --1--	----	ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
ہءُ واری مُکھُ پھیرِپیارے --	----	ਹਉ ਵਾਰੀ ਮੁਖੁ ਫੇਰਿ ਪਿਆਰੇ ॥
کروٹُ دے مو کءُ کاہے کءُ مارے --1-- رہاءُ --	----	ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥
جءُ تنُ چیرِہ انگُ ن مورءُ --	----	ਜਉ ਤਨੁ ਚੀਰਹਿ ਅੰਗੁ ਨ ਮੋਰਉ ॥
پِنّڈُ پرے تءُ پّرِیتِ ن تورءُ --2--	----	ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥
ہم تُم بیِچ بھئِئو نہی کوئی --	----	ਹਮ ਤੁਮ ਬੀਚੁ ਭਇਓ ਨਹੀ ਕੋਈ ॥
تُمِہ سُ کنّت نارِ ہم سوئی --3--	----	ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥
کہتُ کبیرُ سُنہُ رے لوئی --	----	ਕਹਤੁ ਕਬੀਰੁ ਸੁਨਹੁ ਰੇ ਲੋਈ ॥
اب تُمری پرتیِتِ ن ہوئی --35--2--4--	----	ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
آسا --	----	ਆਸਾ ॥
کوری کو کاہُو مرمُ ن جاناں --	----	ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥
سبھُ جگُ آنِ تنائِئو تاناں --1-- رہاءُ --	----	ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥
جب تُم سُنِ لے بید پُراناں --	----	ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥
تب ہم اِتنکُ پسرِئو تاناں --1--	----	ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥
دھرنِ اکاس کی کرگہ بنائی --	----	ਧਰਨਿ ਅਕਾਸ ਕੀ ਕਰਗਹ ਬਨਾਈ ॥
چنّدُ سُورجُ دُءِ ساتھ چلائی --2--	----	ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥

پائی جورِ بات اِک کینی تہ تانْتی منُ ماناں --	----	ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥
جولاہے گھرُ اپنا چِینّہاں گھٹ ہی رامُ پچھاناں --3--	----	ਜੋਲਾਹੇ ਘਰੁ ਅਪਨਾ ਚੀਨ੍ਹਾਂ ਘਟ ਹੀ ਰਾਮੁ ਪਛਾਨਾਂ ॥੩॥
کہتُ کبیرُ کارگہ توری --	----	ਕਹਤੁ ਕਬੀਰੁ ਕਾਰਗਹ ਤੋਰੀ ॥
سُوتے سُوت مِلائے کوری --36--3--4--	----	ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥
آسا --	----	ਆਸਾ ॥
انترِ مَیلُ جے تیرتھ ناوے تِسُ بَیکُنّٹھ ن جاناں --	----	ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
لوک پتینے کچھُو ن ہووے ناہی رامُ ایانا --1--	----	ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
پُوجہُ رامُ ایکُ ہی دیوا --	----	ਪੂਜਹੁ ਰਾਮੁ ਏਕੁ ਹੀ ਦੇਵਾ ॥
ساچا ناونْ گُر کی سیوا --1-- رہاءُ --	----	ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
جل کے مجنِ جے گتِ ہووے نِت نِت مینڈُک ناوہِ --	----	ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
جَیسے مینڈُک تَیسے اوءِ نر پھِر پھِر جونی آوہِ --2--	----	ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥

منہُ کٹھورُ مرے بانارِس نرکُ ن بانّچِیا جائی --	----	ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
ہرِ کا سنّتُ مرے ہاڑنّبے ت سگلی سَین ترائی --3--	----	ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
دِنسُ ن رَینِ.بیدُ نہی ساسترّ تہا بسے نِرنّکارا --	----	ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥
کہِ کبیر نر تِسہِ دھیاوہُ باوریا سنّسارا --4--4--37--	----	ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥
ੴ ستِگر پرّسادِ --	Page# [485]	ੴ ਸਤਿਗੁਰ ਪ੍ਰਸਾਦਿ ॥
آسا بانٖی سّری نامدےء جی کی	----	ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
ایکُ انیکُ بِیاپکُ پُورکُ جت دیکھء تت سوئی --	----	ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
مائِیا چترّ بچترّ بِموہِت بِرلا بُوجھے کوئی --1--	----	ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥
سبھُ گوبِنّدُ ہے سبھُ گوبِنّدُ ہے گوبِنّد بِنُ نہی کوئی --	----	ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
سُوتُ ایکُ منِ ست سہنّس جَیسے اوتِ پوتِ پرّبھُ سوئی --1-- رہاءُ --	----	ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥

جل ترنگ ارُ پھین بُدبُدا جل تے بھِنّ ن ہوئی --	----	ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
اِہُ پرپنّچُ پاربرّہم کی لیلا بِچرت آن ن ہوئی --2--	----	ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥
مِتھِیا بھرمُ ارُ سُپن منورتھ ستِ پدارتھُ جانِیا --	----	ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
سُکرِت منسا گُر اُپدیسی جاگت ہی منُ مانِیا --3--	----	ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥
کہت نامدےءُ ہرِ کی رچنا دیکھہُ ردےَ بیچاری --	----	ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
گھٹ گھٹ انّترِ سرب نِرنّترِ کیول ایک مُراری --4--1--	----	ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥
آسا --	----	ਆਸਾ ॥
آنیِلے کُنّبھ بھرائیِلے اُودک ٹھاکُر کءُ اِسنانُ کرءُ --	----	ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
بئِیالیِس لکھ جی جل مہِ ہوتے بیٹھلُ بھَیلا کاءِ کرءُ --1--	----	ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥
جترّ جاءُ تت بیٹھلُ بھَیلا --	----	ਜਤ੍ਰ ਜਾਉ ਤਤ ਬੀਠਲੁ ਭੈਲਾ ॥
مہا انند کرے سد کیلا --1-- رہاءُ --	----	ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥

آنیلے پھُول پروئیلے مالا ٹھاکُر کی ہءُ پُوج کرءُ ـــ	----	ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ہِلے باسُ لئی ہےَ بھورہ بیٹھل بھَیلا کاءِ کرءُ ـــ2ـــ	----	ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
آنیلے دُودھُ رِیدھائیلے کھِیرنّ ٹھاکُر کءُ نَیوِیدُ کرءُ ـــ	----	ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ہِلے دُودھُ بِٹارِئو بچھرےَ بیٹھلُ بھَیلا کاءِ کرءُ ـــ3ـــ	----	ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥
اِبھےَ بیٹھلُ اُوبھےَ بیٹھلُ بیٹھل بِنُ سنّسارُ نہی ـــ	----	ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
تھان تھننّترِ ناما پّرنْوےَ پُورِ رہِئو تُونّ سرب مہی ـــ4ـــ2ـــ	----	ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥
آسا ـــ	----	ਆਸਾ ॥
منُ میروُ گجُ[1] جِہبا میری کاتی ـــ | [1]گزُ۔	----	ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥
مپ مپ کاٹءُ جم کی پھاسی ـــ1ـــ	----	ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥
کہا کرءُ جاتی[1] کہ کرءُ پاتی ـــ | [1]ذاتی۔	----	ਕਹਾ ਕਰਉ ਜਾਤੀ ਕਹ ਕਰਉ ਪਾਤੀ ॥
رام کو نامُ جپءُ دِن راتی ـــ1ـــ رہاءُ ـــ	----	ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥
رانْگنِ رانْگءُ سِیونِ سِیوءُ ـــ	----	ਰਾਂਗਨਿ ਰਾਂਗਉ ਸੀਵਨਿ ਸੀਵਉ ॥

رام نام بِنُ گھری ء ن جیوءُ --2--	----	ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥
بھگتِ کرءُ ہرِ کے گُن گاوءُ --	----	ਭਗਤਿ ਕਰਉ ਹਰਿ ਕੇ ਗੁਨ ਗਾਵਉ ॥
آٹھ پہر اپنا کھسمُ[1] دھیاوءُ --3-- | [1] خصمُ	----	ਆਠ ਪਹਰ ਅਪਨਾ ਖਸਮੁ ਧਿਆਵਉ ॥੩॥
سُئِنے کی سُوئی رُپے کا دھاگا --	----	ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥
نامے کا چِتُ ہرِ سءُ لاگا --4--3--	----	ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥
آسا --	----	ਆਸਾ ॥
ساپُ کُنّچ چھوڑے بِکھُ نہی چھاڈے --	----	ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
اُدک ماہِ جَیسے بگُ دھِیانُ ماڈے --1--	----	ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥
کاہے کءُ کیجے دھِیانُ جپنّا --	----	ਕਾਹੇ ਕਉ ਕੀਜੈ ਧਿਆਨੁ ਜਪੰਨਾ ॥
جب تے سُدھُ ناہی منُ اپنا --1-- رہاءُ --	----	ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥
سِنگھچ بھوجنُ جو نرُ جانے --	----	ਸਿੰਘਚ ਭੋਜਨੁ ਜੋ ਨਰੁ ਜਾਨੈ ॥
اَیسے ہی ٹھگدےءُ بکھانے --2--	----	ਐਸੇ ਹੀ ਠਗਦੇਉ ਬਖਾਨੈ ॥੨॥
نامے کے سُیامی لاہِ لے جھگرا --	----	ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥
رام رسائِن پیءُ رے دگرا --3--4--	Page# [486]	ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥
آسا --	----	ਆਸਾ ॥
پاربْرہمُ جِ چینہسی آسا تے ن بھاوسی --	----	ਪਾਰਬ੍ਰਹਮੁ ਜਿ ਚੀਨ੍ਹਸੀ ਆਸਾ ਤੇ ਨ ਭਾਵਸੀ ॥
راما بھگتہ چیتیئلے اچِنّت منُ راکھسی --1--	----	ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

کَیسے من ترہِگا رے سنسارُ ساگرُ بِکھےَ کو بنا --	----	ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥
جھُوٹھی مائیا دیکھِ کےَ بھُولا رے منا --1-- رہاءُ --	----	ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥
چھیپے کے گھرِ جنمُ دَیلا گُر اُپدیسُ بھَیلا --	----	ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥
سنّتہ کےَ پرسادِ نانا ہرِ بھیٹُلا --2--5--	----	ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥
آسا بانْی سّری روِداس جیءُ کی	----	ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
مّرِگ مِین بھّرِنگ پتنگ کنّچر ایک دوکھ بِناس --	----	ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
پنّچ دوکھ اسادھ جا مہِ تا کی کیتک آس --1--	----	ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
مادھو ابِدیا ہِت کین --	----	ਮਾਧੋ ਅਬਿਦਿਆ ਹਿਤ ਕੀਨ ॥
بِبیک دِیپ ملِین --1-- رہاءُ --	----	ਬਿਬੇਕ ਦੀਪ ਮਲੀਨ ॥੧॥ ਰਹਾਉ ॥
تّرِگد جونِ اچیت سنّبھو پُنّن پاپ اسوچ --	----	ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥

مانُکھا اوتار دُلبھ تِہی سنگتِ پوچ --2--	ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥
جی ء جنّت جہا جہا لگ کرم کے بِس جاءِ --	ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥
کال پھاس ابدھ لاگے کچھُ ن چلےَ اُپاءِ --3--	ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥
روِداس داس اُداس تجُ بھرّمُ تپن تپُ گُر گِیان --	ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥
بھگت جن بھےَ ہرن پرمانّد کرہُ نِدان --4--1--	ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥
آسا --	ਆਸਾ ॥
سنّت تجھی تنُ سنگتِ پرّان --	ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥
ستِگُر گیان جانےَ سنّت دیوا دیو --1--	ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥
سنّت چی سنگتِ سنّت کتھا رسُ --	ਸੰਤ ਚੀ ਸੰਗਤਿ ਸੰਤ ਕਥਾ ਰਸੁ ॥
سنّت پرّیم ماجھےَ دِجےَ دیوا دیو --1-- رہاءُ --	ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
سنّت آچرنْ سنّت چو مارگُ سنّت چ اولّھگ اولّھگنٹی --2--	ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥
اَور اِک ماگءُ بھگتِ چِنّتامنِ --	ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥

جنّی لکھاوہ اسنّت پاپی سنِ --3--	----	ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥
رودِاسُ بھنّےَ جو جانےَ سو جانُّ --	----	ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥
سنّت اننّتہِ انّترُ ناہی --4--2--	----	ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥
آسا --	----	ਆਸਾ ॥
تُم چنّدن ہم اِرنّڈ باپُرے سنّگِ تُمارے باسا --	----	ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥
نِیچ رُوکھ تے اُوچ بھئے ہےَ گنّدھ سُگنّدھ نِواسا --1--	----	ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥
مادھءُ ستسنّگتِ سرنِ تُمّہاری --	----	ਮਾਧਉ ਸਤਸੰਗਤਿ ਸਰਨਿ ਤੁਮ੍ਹਾਰੀ ॥
ہم اءُگن تُمّہ اُپکاری --1-- رہاءُ --	----	ਹਮ ਅਉਗਨ ਤੁਮ੍ ਉਪਕਾਰੀ ॥੧॥ ਰਹਾਉ ॥
تُم مکھتُول سُپید سپیئل ہم بپُرے جس کِیرا --	----	ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥
ستسنّگتِ مِلِ رہیۓَ مادھءُ جَیسے مدھُپ مکھِیرا --2--	----	ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥
جاتی[1] اوچھا پاتی اوچھا اوچھا جنمُ ہمارا -- | [1]زاتی-	----	ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥
راجا رام کی سیو ن کِینی کہِ رودِاس چمارا --3--3--	----	ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥
آسا --	----	ਆਸਾ ॥

کہا بھئِو ج ءُ تنُ بھئِو چھِنُ چھِنُ --	----	ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥
پّریمُ جاءِ ت ءُ ڈرپےَ تیرو جنُ --1--	----	ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥
تُجھہِ چرن اربِنّد بھون منُ --	----	ਤੁਝਹਿ ਚਰਨ ਅਰਬਿੰਦ ਭਵਨ ਮਨੁ ॥
پان کرت پائِو پائِو رامئِیا دھنُ --1-- رہاءُ --	----	ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥
سنّپتِ بِپتِ پٹل مائِیا دھنُ --	----	ਸੰਪਤਿ ਬਿਪਤਿ ਪਟਲ ਮਾਇਆ ਧਨੁ ॥
تا مہِ مگن ہوت ن تیرو جنُ --2--	Page# [487]	ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥
پّریم کی جیوری بادھِئو تیرو جن --	----	ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
کہِ روِداس چھوُٹبو کون گُن --3--4--	----	ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
آسا --	----	ਆਸਾ ॥
ہرِ ہرِ ہرِ ہرِ ہرِ ہرِ ہرے --	----	ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
ہرِ سِمرت جن گئے نِسترِ ترے --1-- رہاءُ --	----	ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥
ہرِ کے نام کبِیر اُجاگر --	----	ਹਰਿ ਕੇ ਨਾਮ ਕਬੀਰ ਉਜਾਗਰ ॥
جنم جنم کے کاٹے کاگر --1--	----	ਜਨਮ ਜਨਮ ਕੇ ਕਾਟੇ ਕਾਗਰ ॥੧॥
نِمت نامدےءُ دُودھُ پِیائِیا --	----	ਨਿਮਤ ਨਾਮਦੇਉ ਦੂਧੁ ਪੀਆਇਆ ॥
ت ءُ جگ جنم سنّکٹ نہی آئِیا --2--	----	ਤਉ ਜਗ ਜਨਮ ਸੰਕਟ ਨਹੀ ਆਇਆ ॥੨॥
جن روِداس رام رنّگِ راتا --	----	ਜਨ ਰਵਿਦਾਸ ਰਾਮ ਰੰਗਿ ਰਾਤਾ ॥

اِءُ گُر پرسادِ نرک نہی جاتا --3--5--	----	ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
آسا --	----	ਆਸਾ ॥
ماٹی کو پُترا کَیسے نچتُ ہے --	----	ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥
دیکھَے دیکھَے سُنَے بولَے دَوڑِیو پھِرتُ ہَے --1-- رہاءُ --	----	ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥
جب کچھُ پاوَے تب گربُ کرتُ ہَے --	----	ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
مائِیا گئی تب رووَنُ لگتُ ہَے --1--	----	ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
من بچ کّرم رس کسہِ لُبھانا --	----	ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
بِنسِ گئِیا جاءِ کہُوں سمانا --2--	----	ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
کہِ روِداس باجی[1] جگُ بھائی -- | [1]بازی-	----	ਕਹਿ ਰਵਿਦਾਸ ਬਾਜੀ ਜਗੁ ਭਾਈ ॥
باجیگر[1] سءُ موہِ[2] پّریتِ بنِ آئی --3--6-- | [1]بازیگر- [2]موہ-	----	ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ ॥੩॥੬॥
آسا بانْی بھگت دھنّے جی کی	----	ਆਸਾ ਬਾਣੀ ਭਗਤ ਧੰਨੇ ਜੀ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
بھّرمت پھِرت بہُ جنم بِلانے تنُ منُ دھنُ نہی دھیرے --	----	ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
لالچ بِکھُ کام لُبدھ راتا منِ بِسرے پّربھ ہیرے --1-- رہاءُ --	----	ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥

بِکھُ پھل مِیٹھ لگے من بئُرے چار بِچار ن جانِیا ــ	----	ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
گُن تے پّرِیتِ بڈھی ان بھانْتی جنم مرن پھِرِ تانِیا ــ1ــ	----	ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
جُگتِ جانِ نہی رِدےَ نِواسی جلت جال جم پھنّدھ پرے ــ	----	ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
بِکھُ پھل سنّچِ بھرے من اَیسے پرم پُرکھ پّربھ من بِسرے ــ2ــ	----	ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
گِیان پّرویسُ گُرہِ دھنُ دِییا دھِیانُ مانُ من ایکُ مۓ ــ	----	ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
پّریم بھگتِ مانی سُکھُ جانِیا تّرِپتِ اگھانے مُکتِ بھۓ ــ3ــ	----	ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
جوتِ سماءِ سمانی جا کےَ اچھلی پّربھُ پہِچانِیا ــ	----	ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
دھنّنےَ دھنُ پائِیا دھرݨیدھرُ مِلِ جن سنّت سمانِیا ــ4ــ1ــ	----	ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
مہلا[1] 5 ــ | محلا[1]ـ	----	ਮਹਲਾ ੫ ॥
گوبِنّد گوبِنّد گوبِنّد سنّگِ نامدےءُ منُ لیِݨا ــ	----	ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥

آڈھ دام کو چھِیپرو ہوئِئو لاکھِینٹا --1-- رہاءُ --	----	ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
بُننا تننا تیاگِ کےَ پّرِیت چرن کبِیرا --	----	ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
نِیچ کُلا جولاہرا بھئِئو گُنِیی گہِیرا --1--	----	ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
روِداسُ ڈھُونّتا ڈھورنِیتِ تِن تیاگی مائِیا --	----	ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
پرگٹُ ہویا سادھسنّگِ ہرِ درسن پائِیا --2--	----	ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
سَینُ نائی بُتکارِییا اوہُ گھرِ گھرِ سُنِیا --	----	ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ہِردے وسِیا پاربّرہمُ بھگتا مہِ گنِیا --3--	----	ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
اِہ بِدھِ سُنِ کےَ جاٹرو اُٹھِ بھگتی لاگا --	Page# [488]	ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ملے پّرتکھِ گُسائِییا دھنّنا وڈبھاگا --4--2--	----	ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

رے چِت چیتسِ کی ن دیال دموٗدر بِبہِ ن جانسِ کوئی --	----	ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
جے دھاوہِ بّرہمنّڈ کھنّڈ کءُ کرتا کرےَ سُ ہوئی --1-- رہاءُ --	----	ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
جننی کیرے اُدر اُدک مہِ پِنّڈُ کِیا دس دُیارا --	----	ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
دےءِ اہارُ اگنِ مہِ راکھےَ اَیسا کھسمُ[1] ہمارا --1-- | [1]خصمُ-	----	ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
کَنّمی جل ماہِ تن تِسُ باہرِ پنّکھ کھِیرُ تِن ناہی --	----	ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
پوٗرن پرمانّد منوہر سمجھِ دیکھُ من ماہی --2--	----	ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
پاکھڑِ کِیٹُ گُپتُ ہوءِ رہتا تا چوٗ مارگُ ناہی --	----	ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
کہےَ دھنّا پوٗرن تاہوٗ کوٗ مت رے جیء ڈرانْہی --3--3--	----	ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
آسا سیکھ پھرِید جیءُ کی باݨی	----	ਆਸਾ ਸੇਖ ਫਰੀਦ ਜੀਉ ਕੀ ਬਾਣੀ
੧ੴ سِتگُر پّرسادِ --	----	੧ੴ ਸਤਿਗੁਰ ਪ੍ਰਸਾਦਿ ॥
دِلہُ مُہبتِ[1] جِنّہ سیئی سچِیا -- | [1]مُحبتِ-	----	ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥

جِنّہ مَنِ ہورُ مُکھِ ہورُ سِ کانْڈھے کچِیا --1--	----	ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
رتے اِسک[1] کھُداءِ[2] رنّگِ دِیدار کے -- | [1]عِشق- [2]خُداءِ-	----	ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
وِسرِیا جِنّہ نامُ تے بھُءِ بھارُ تھیئے --1-- رہاءُ --	----	ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
آپِ لیئے لڑِ لاءِ درِ درویس[1] سے -- | [1]درویش-	----	ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
تِن دھنّنُ جنیدی ماءُ آئے سپھلُ سے --2--	----	ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
پرودگار اپار اگم بیئنّت تُو --	----	ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
جِنا پچھاتا سچُ چُنمّا پَیر مُوںّ --3--	----	ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
تیری پنہ کھُداءِ[1] تُو بکھسنّدگی[2] -- | [1]خُداءِ- [2]بخشنّدگی-	----	ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
سیکھ پھرِیدےَ کھَیرُ دِجےَ بنّدگی --1--4--	----	ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
آسا --	----	ਆਸਾ ॥
بولےَ سیکھ پھرِیدُ پِیارے الہ لگے --	----	ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
اِہُ تنُ ہوسی کھاک[1] نِمانْی گور گھرے --1-- | [1]خاک-	----	ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥

آج مِلاوا سیکھ پھرِید		ਆਜੁ ਮਿਲਾਵਾ ਸੇਖ ਫਰੀਦ
ٹاکم کونجڑییا منہُ مچِنّدڑییا --1-- رہاءُ --	----	ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
جے جاݨا مرِ جائیۓ گھُمِ ن آئیۓ --	----	ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
جھُوٹھی دُنییا لگِ ن آپُ وِجائیۓ --2--	----	ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
بولیۓ سچُ دھرمُ جھُوٹھُ ن بولیۓ --	----	ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
جو گُرُ دسے واٹ مُرِیدا جولیۓ --3--	----	ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
چھَیل لنگھنّدے پارِ گوری منُ دھیریا --	----	ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
کنّچن ونّنے پاسے کلوتِ چیریا --4--	----	ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
سیکھ ہَیاتی جگِ ن کوئی تھِرُ رہیا --	----	ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
جِسُ آسݨِ ہم بَیٹھے کیتے بَیسِ گئیا --5--	----	ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
کتِک کونجاں چیتِ ڈؤ ساوݨِ بجُلییا --	----	ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆ ॥
سِیالے سوہنّدِییا پِر گلِ باہڑِییا --6--	----	ਸੀਆਲੇ ਸੋਹੰਦੀਆ ਪਿਰ ਗਲਿ ਬਾਹੜੀਆ ॥੬॥
چلے چلݨہار وِچارا لےءِ منو --	----	ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
گنّڈھیدِیا چھِء ماہ تُڑنّدِیا ہِکُ کھِنو --7--	----	ਗੰਢੇਦਿਆ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥

جِمی[1] پُچھے اسمان پھرِیدا کھیوٹ کِنّن گۓ -- | [1]زِمی-	----	ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
جالݨ گوراں نالِ اُلامے جیء سہے --2--8--	----	ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥
ੴ سِتنامُ کرتا پُرکھُ نِربھءُ نِرویرُ اکال مُورتِ اجُونی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ گُوجری مہلا[1] 1 چئُپدے گھرُ 1 -- | [1]محلا-	Page# [489]	ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
تیرا نامُ کری چنݨاٹھِیا جے منُ اُرسا ہوءِ --	----	ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
کرݨی کُنّگُو جے رلےَ گھٹ انّترِ پُوجا ہوءِ --1--	----	ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
پُوجا کیِچےَ نامُ دھِیائیِۓَ بِنُ ناوےَ پُوج ن ہوءِ --1-- رہاءُ --	----	ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
باہرِ دیو پکھالیِئہِ جے منُ دھووےَ کوءِ --	----	ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
جُوٹھِ لہےَ جیءُ ماجیِۓَ موکھ پئِیاݨا ہوءِ --2--	----	ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥

پسُو مِلہِ چنّگِیائِیا کھڑُ کھاوہِ انمّرِتُ دیہِ --	ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
نام وِہُوݨے آدمی دھرِگُ جِیوݨ کرم کریہِ --3--	ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
نیڑا ہےَ دُورِ ن جاݨِئہُ نِت سارے سنّمھالے --	ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹਾਲੇ ॥
جو دیوےَ سو کھاوݨا کہُ نانک ساچا ہے --4--1--	ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
گُوجری مہلا[1] 1 -- | [1]محلا-	ਗੂਜਰੀ ਮਹਲਾ ੧ ॥
نابھِ کمل تے برّہما اُپجے بید پڑہِ مُکھِ کنّٹھِ سوارِ --	ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥
تا کو انّتُ ن جائی لکھݨا آوت جات رہےَ گُبارِ[1] --1-- | [1]غُبارِ-	ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
پرّیِتم کِءُ بِسرہِ میرے پرّاݨ ادھار --	ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥
جا کی بھگتِ کرہِ جن پُورے مُنِ جن سیوہِ گُر وِیچارِ --1-- رہاءُ --	ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥
روِ سسِ دِیپک جا کے ترّبھوݨِ ایکا جوتِ مُرارِ --	ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥

گُرمُکھِ ہوءِ سُ اہِنِسِ نِرملُ منمُکھِ رَینڑِ انّدھارِ --2--	----	ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
سِدھ سمادھِ کرہِ نِت جھگرا دُہُ لوچن کِیا ہیرے --	----	ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥
انّترِ جوتِ سبدُ دھُنِ جاگے ستِگُرُ جھگرُ نِبیرے --3--	----	ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥
سُرِ نر ناتھ بیئنّت اجونی ساچے مہلِ[1] اپارا -- | [1]محلِ-	----	ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥
نانک سہجِ ملے جگجِیون ندرِ کرہُ نِستارا --4--2--	----	ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
راگُ گُوجری مہلا[1] 3 گھرُ 1 | [1]محلا-	Page# [490]	ਰਾਗੁ ਗੂਜਰੀ ਮਹਲਾ ੩ ਘਰੁ ੧
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
دھرِگُ اِویہا جِیوڑا جِتُ ہرِ پّرِیتِ ن پاءِ --	----	ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥
جِتُ کنّمِ ہرِ وِیسرے دُوجے لگے جاءِ --1--	----	ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥
اَیسا ستِگُرُ سیوِئے منا جِتُ سیوِئے گووِد پّرِیتِ اُوجے اور وِسرِ سبھ جاءِ --	----	ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥

ہرِ سیتی چِتُ گہِ رہےَ جرا کا بھءُ ن ہووئی جِیون پدوی پاءِ --1-- رہاءُ --	----	ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥
گوبِنّد پرِیتِ سِءُ اِکُ سہجُ اُپجِیا ویکھُ جَیسی بھگتِ بنی --	----	ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥
آپ سیتی آپُ کھائِیا تا منُ نِرملُ ہویا جوتی جوتِ سمئی --2--	----	ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥
بِنُ بھاگا اَیسا ستِگُرُ ن پائیئےَ جے لوچےَ سبھُ کوءِ --	----	ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥
کُوڑےَ کی پالِ وِچہُ نِکلےَ تا سدا سُکھُ ہوءِ --3--	----	ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥
نانک اَیسے ستِگُر کی کِیا اوہُ سیوکُ سیوا کرے گُر آگےَ جیءُ دھرےءِ --	----	ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥
ستِگُر کا بھاݨا چِتِ کرے ستِگُرُ آپے کِرِپا کرےءِ --3--1--4--	----	ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥
گُوجری مہلا[1] 3 -- | [1]محلا-	----	ਗੂਜਰੀ ਮਹਲਾ ੩ ॥

ہرِ کی تُم سیوا کرہُ دُوجی سیوا کرہُ ن کوءِ جی --	----	ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥
ہرِ کی سیوا تے منہُ چِندّیا پھلُ پائیئَ دُوجی سیوا جنمُ بِرتھا جاءِ جی --1--	----	ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥
ہرِ میری پّرِیتِ رِیتِ ہےَ ہرِ میری ہرِ میری کتھا کہانی جی --	----	ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥
گُر پّرسادِ میرا منُ بھیجےَ ایہا سیو بنی جیءُ --1-- رہاءُ --	----	ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥
ہرِ میرا سِمرّتِ ہرِ میرا ساستّر ہرِ میرا بنّدھپُ ہرِ میرا بھائی --	----	ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥
ہرِ کی مےَ بھُوکھ لاگےَ ہرِ نامِ میرا منُ ترّپتےَ ہرِ میرا ساکُ انّتِ ہوءِ سکھائی --2--	----	ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥
ہرِ بِنُ ہور راسِ کُوڑی ہےَ چلدِیا نالِ ن جائی --	----	ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥
ہرِ میرا دھنُ میرےَ ساتھِ چالےَ جہا ہءُ جاءُ تہ جائی --3--	----	ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥
سو جھُوٹھا جو جھُوٹھے لاگےَ جھُوٹھے کرم کمائی --	----	ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥

کہےَ نانکُ ہرِ کا بھاݨا ہوِیا کہݨا کچھُو ن جائی --4--2--4--	-----	ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥
گُوجری مہلا[1] 3 -- | [1]محلا-	-----	ਗੂਜਰੀ ਮਹਲਾ ੩ ॥
جُگ ماہِ نامُ دُلنّبھُ ہےَ گُرمُکھِ پائِیا جاءِ --	-----	ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥
بِنُ ناوےَ مُکتِ ن ہووئی ویکھہُ کو وِئُپاءِ --1--	-----	ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥
بلِہاری گُر آپݨے سد بلِہارےَ جاءُ --	-----	ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
ستِگُر ملِۓَ ہرِ منِ وسےَ سہجے رہےَ سماءِ --1-- رہاءُ --	-----	ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥
جاں بھءُ پاۓ آپݨا بَیراگُ اُپجےَ منِ آءِ --	-----	ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥
بَیراگےَ تے ہرِ پائیۓَ ہرِ سِءُ رہےَ سماءِ --2--	-----	ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥
سےءِ مُکت جِ منُ جِݨہِ پھِرِ دھاتُ ن لاگےَ آءِ --	-----	ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥
دسوےَ دُیارِ رہت کرے تّرِبھوݨ سوجھی پاءِ --3--	-----	ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥

نانک گُر تے گُر ہوئیا ویکھہُ تِس کی رجاءِ[1] -- | [1]رضاءِ-	----	ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥
اِہُ کارنُ کرتا کرے جوتی جوت سماءِ --4--3--5--	Page# [491]	ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥
گُوجری مہلا[1] 3 -- | [1]محلا-	----	ਗੂਜਰੀ ਮਹਲਾ ੩ ॥
رام رام سبھُ کو کہَے کہۓَ رامُ ن ہوءِ --	----	ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
گُر پرسادی رامُ منِ وسَے تا پھلُ پاوَے کوءِ --1--	----	ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
انترِ گووِنّد جِسُ لاگےَ پّریت --	----	ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥
ہرِ تِسُ کدے ن وِیسرَے ہرِ ہرِ کرہِ سدا منِ چیتِ --1-- رہاءُ --	----	ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥
ہِردَے جِنّہ کےَ کپٹُ وسَے باہرہُ سنّت کہاہِ --	----	ਹਿਰਦੈ ਜਿਨ੍ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
ترِسنا مُولِ ن چُکئی انتِ گۓ پچھُتاہِ --2--	----	ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥
انیک تیرتھ جے جتن کرَے تا انترِ کی ہئُمےَ کدے ن جاءِ --	----	ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥

جِسُ نر کی دُبِدھا ن جاءِ دھرم راءِ تِسُ دےءِ سجاءِ[1] --3--	----	ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥
[1]سزاءِ-		
کرمُ ہووےَ سوئی جنُ پائے گُرمُکھِ بُوجھےَ کوئی --	----	ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥
نانک وِچہُ ہئُمےَ مارے تاں ہرِ بھیٹےَ سوئی --4--4--6--	----	ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
گُوجری مہلا[1] 3 -- [1]محلا-	----	ਗੂਜਰੀ ਮਹਲਾ ੩ ॥
تِسُ جن سانْتِ سدا متِ نِہچل جِس کا ابھِمانُ گوائے --	----	ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥
سو جنُ نِرملُ جِ گُرمُکھِ بُوجھےَ ہرِ چرݨی چِتُ لائے --1--	----	ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥
ہرِ چیتِ اچیت منا جو اِچھہِ سو پھلُ ہوئی --	----	ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥
گُر پرسادی ہرِ رسُ پاوہِ پیِوت رہہِ سدا سُکھُ ہوئی --1-- رہاءُ --	----	ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
ستِگُرُ بھیٹے تا پارسُ ہووےَ پارسُ ہوءِ ت پُوج کرائے --	----	ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥

جو اُس پُوجے سو پھلُ پائے دِیکھیا دیوے ساچُ بُجھائے --2--	ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
وِنُّ پارسےَ پُوج ن ہووئی وِنُّ من پرچے اورا سمجھائے --	ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥
گُرُو سدائے اگیانی انّدھا کِس اوہُ مارگِ پائے --3--	ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
نانک وِنُّ ندری کِچھُو ن پائیئےَ جِسُ ندرِ کرے سو پائے --	ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥
گُر پرسادی دے وڈِیائی اپنْا سبدُ ورتائے --4--5--7--	ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
گُوجری مہلا[1] 3 پنّچپدے -- | محلا[1]-	ਗੂਜਰੀ ਮਹਲਾ ੩ ਪੰਚਪਦੇ ॥
نا کاسی متِ اُوپجےَ نا کاسی متِ جاءِ --	ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
ستِگُر مِلےٗ متِ اُوپجےَ تا اِہ سوجھی پاءِ --1--	ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
ہرِ کتھا تُوںّ سُݨِ رے من سبدُ منّنِ وساءِ --	ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
اِہ متِ تیری تھِرُ رہےَ تاں بھرمُ وِچہُ جاءِ --1-- رہاءُ --	ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥

ہرِ چرنڑ رِدے وساءِ تُو کِلوِکھ ہووہِ ناسُ --	----	ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
پنّچ بھُو آتما وسِ کرہِ تا تیِرتھ کرہِ نِواسُ --2--	----	ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥
منمُکھِ اِہُ منُ مُگدھُ ہےَ سوجھی کِچھُو ن پاءِ --	----	ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥
ہرِ کا نامُ ن بُجھئی انّتِ گئِیا پچھُتاءِ --3--	----	ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥
اِہُ منُ کاسی سبھِ تیِرتھ سِمرِتِ ستِگُر دِییا بُجھاءِ --	----	ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
اٹھسٹھِ تیِرتھ تِسُ سنّگِ رہہِ جِن ہرِ ہِردےَ رہِیا سماءِ --4--	----	ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
نانک ستِگُر مِلِۓ ہُکمُ[1] بُجھِیا ایکُ وسِیا منِ آءِ -- | [1]حُکمُ-	----	ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
جو تُدھُ بھاوےَ سبھُ سچُ ہےَ سچے رہے سماءِ --5--6--8--	----	ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
گُوجری مہلا[1] 3 تِیجا -- | [1]محلا-	Page# [492]	ਗੂਜਰੀ ਮਹਲਾ ੩ ਤੀਜਾ ॥
ایکو نامُ نِدھانُ پنّڈِت سُنڑِ سِکھُ سچُ سوئی --	----	ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥

دُوجے بھاءِ جیتا پڑھِ پڑت گُنت سدا دُکھ ہوئی --1--	----	ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥
ہرِ چرنٹی تُوںَ لاگِ رہُ گُر سبدِ سوجھی ہوئی --	----	ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥
ہرِ رسُ رسنا چاکھُ تُوںَ تاں منُ نِرملُ ہوئی --1-- رہاءُ --	----	ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥
ستگُر ملۓ منُ سنّتوکھیۓ تا پھِرِ تِرسنا بھُوکھ ن ہوءِ --	----	ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥
نامُ نِدھانُ پائِیا پر گھرِ جاءِ ن کوءِ --2--	----	ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥
کتھنی بدنی جے کرے منمُکھِ بُوجھ ن ہوءِ --	----	ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥
گُرمتی گھٹِ چانٹا ہرِ نامُ پاوےَ سوءِ --3--	----	ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥
سُنِ ساسترّ تُوںَ ن بُجھہی تا پھِرہِ بارو بار --	----	ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥
سو مُورکھُ جو آپُ ن پچھانٹئی سچِ ن دھرے پیارُ --4--	----	ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥

سچےَ جگت ڈہکائیا کہنٹا کچھُو ن جاءِ --	ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥
نانک جو تِس بھاوےَ سو کرے جِءُ تِس کی رجاءِ[1] --5--7--9-- | [1]رضاءِ-	ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
راگُ گُوجری مہلا[1] 4 چئُپدے گھرُ 1 -- | [1]محلا-	ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥
ہرِ کے جن ستِگُر ست پُرکھا ہءُ بِنءُ کرءُ گُر پاسِ --	ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥
ہم کیِرے کِرم ستِگُر سرنٔائی کرِ دئِیا نامُ پرگاسِ --1--	ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
میرے مِیت گُردیو مو کءُ رام نامُ پرگاسِ --	ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
گُرمتِ نامُ میرا پّران سکھائی ہرِ کیِرتِ ہمری رہراسِ --1-- رہاءُ --	ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
ہرِ جن کے وڈبھاگ وڈیرے جن ہرِ ہرِ سردھا ہرِپیاس --	ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ہرِ ہرِ نامُ ملےَ ترِپتاسہِ مِل سنّگتِ گُنٔ پرگاسِ --2--	ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

جِنّہ ہرِ ہرِ ہرِ رسُ نامُ ن پائِیا
تے بھاگہِیݨ جم پاسِ --

ਜਿਨ੍ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ
ਤੇ ਭਾਗਹੀਣ ਜਮ ਪਾਸਿ ॥

جو ستِگُر سرݨِ سنّگتِ نہی آۓ
دھرِگ جیوے دھرِگ جیواسِ --3--

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ
ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

جِن ہرِ جن ستِگُر سنّگتِ پائی
تِن دھُرِ مستکِ لِکھِیا لِکھاسِ --

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ
ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

دھنّنُ دھنّنُ ستسنّگتِ جِتُ ہرِ رسُ پائِیا
مِلِ نانک نامُ پرگاسِ --4--1--

ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ
ਪਾਇਆ
ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥

گُوجری مہلا[1] 4 -- | [1]محلا-

ਗੂਜਰੀ ਮਹਲਾ ੪ ॥

گوِنّدُ گوِنّدُ پرِیتمُ منِ پرِیتمُ
مِلِ ستسنّگتِ سبدِ منُ موہےَ --

ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ
ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥

جپِ گوِنّدُ گوِنّدُ دھِیائیۓَ
سبھ کءُ دانُ دےءِ پربھُ اوہےَ
--1--

ਜਪਿ ਗੋਵਿੰਦੁ ਗੋਵਿੰਦੁ ਧਿਆਈਐ
ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥

میرے بھائی جنا
مو کءُ گوِنّدُ گوِنّدُ گوِنّدُ منُ موہےَ --

ਮੇਰੇ ਭਾਈ ਜਨਾ
ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥

گوِنّد گوِنّد گوِنّد گُݨ گاوا
مِلِ گُر سادھ سنّگتِ جنُ سوہےَ
--1-- رہاءُ --

ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ
ਮਿਲਿ ਗੁਰ ਸਾਧ ਸੰਗਤਿ ਜਨੁ ਸੋਹੈ ॥੧॥
ਰਹਾਉ ॥

سُکھ ساگر ہرِ بھگت ہے گُرمتِ کئُلا رِدھ سِدھ لاگے پگ اوہے --	----	ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥
جن کءُ رام نامُ آدھارا ہرِ نامُ جپت ہرِ نامے سوہے --2--	----	ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥
دُرمتِ بھاگہین متِ پھیکے نامُ سُنت آوے من روہے --	Page# [493]	ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
کئُویا کاگ کءُ انّرِت رس پائیئے ترِپتے وِسٹا کھاءِ مُکھِ گوہے --3--	----	ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
انّرِت سرُ ستگرُ ستوادی جتُ ناتے کئُویا ہنّس ہوہے --	----	ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
نانک دھنُ دھنّنُ وڈّے وڈبھاگی جنہ گُرمتِ نامُ رِدے مل دھوہے --2--4--	----	ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥
گوجری مہلا[1] 4 -- | [1]محلا	----	ਗੂਜਰੀ ਮਹਲਾ ੪ ॥
ہرِ جن اُوتم اُوتم بانٔی مُکھِ بولِہ پرئُپکارے --	----	ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
جو جنُ سُنئے سردھا بھگتِ سیتی کرِ کرپا ہرِ نِستارے --1--	----	ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥
رام مو کءُ ہرِ جن میلِ پیارے --	----	ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥

میرے پّریتم پّران ستِگُرُ گُرُ پُورا
ہم پاپی گُرِ نِستارے --1-- رہاۓ --
---- ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ
ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥

گُرمُکھِ وڈبھاگی وڈبھاگے
جِن ہرِ ہرِ نامُ ادھارے --
---- ਗੁਰਮੁਖਿ ਵਡਭਾਗੀ ਵਡਭਾਗੇ
ਜਿਨ ਹਰਿ ਹਰਿ ਨਾਮੁ ਅਧਾਰੇ ॥

ہرِ ہرِ انّمرِتُ ہرِ رسُ پاوہِ
گُرمتِ بھگتِ بھنّڈارے --2--
---- ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ
ਗੁਰਮਤਿ ਭਗਤਿ ਭੰਡਾਰੇ ॥੨॥

جِن درسنُ ستِگُر ست پُرکھ ن پائِیا
تے بھاگہِینڑ جمِ مارے --
---- ਜਿਨ ਦਰਸਨੁ ਸਤਿਗੁਰ ਸਤ ਪੁਰਖ ਨ
ਪਾਇਆ
ਤੇ ਭਾਗਹੀਣ ਜਮਿ ਮਾਰੇ ॥

سے کُوکر سُوکر گردھبھ پوہِ گربھ جونی
دیِ مارے مہا ہتِیارے --3--
---- ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ
ਦਯਿ ਮਾਰੇ ਮਹਾ ਹਤਿਆਰੇ ॥੩॥

دِین دئِیال ہوہُ جن اُوپرِ
کرِ کِرپا لیہُ اُبارے --
---- ਦੀਨ ਦਇਆਲ ਹੋਹੁ ਜਨ ਊਪਰਿ
ਕਰਿ ਕਿਰਪਾ ਲੇਹੁ ਉਬਾਰੇ ॥

نانک جن ہرِ کی سرنائی
ہرِ بھاوےَ ہرِ نِستارے --4--3--
---- ਨਾਨਕ ਜਨ ਹਰਿ ਕੀ ਸਰਣਾਈ
ਹਰਿ ਭਾਵੈ ਹਰਿ ਨਿਸਤਾਰੇ ॥੪॥੩॥

گُوجری مہلا[1] 4 -- | محلا[1]
---- ਗੂਜਰੀ ਮਹਲਾ ੪ ॥

ہوہُ دئِیال میرا منُ لاوہُ
ہءُ اندِنُ رام نامُ نِت دھِیائی --
---- ਹੋਹੁ ਦਇਆਲ ਮੇਰਾ ਮਨੁ ਲਾਵਹੁ
ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥

سبھِ سُکھ سبھِ گُنڑ سبھِ نِدھان ہرِ
جِتُ جپِۓ دُکھ بھُکھ سبھ لہِ جائی --1--
---- ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ
ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ
॥੧॥

من میرے
میرا رام نامُ سکھا ہرِ بھائی --

ਮਨ ਮੇਰੇ
ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥

گُرمتِ رام نامُ جسُ گاوا
انتِ بیلی درگہ لۓ چھڈائی --1-- رہاءُ --

ਗੁਰਮਤਿ ਰਾਮ ਨਾਮੁ ਜਸੁ ਗਾਵਾ
ਅੰਤਿ ਬੇਲੀ ਦਰਗਹ ਲਏ ਛਡਾਈ ॥੧॥
ਰਹਾਉ ॥

تُوں آپے داتا پربھُ انترجامی
کرِ کرِپا لوچ میرے من لائی --

ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ
ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥

مے منِ تنِ لوچ لگی ہرِ سیتی
پربھِ لوچ پُوری ستگر سرنائی --2--

ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ
ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥

مانُس جنمُ پُنّن کرِ پائیا
بِنُ ناوے دھرِگُ دھرِگُ برتھا جائی --

ਮਾਣਸ ਜਨਮੁ ਪੁੰਨਿ ਕਰਿ ਪਾਇਆ
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥

نام بِنا رس کس دُکھُ کھاوے
مُکھُ پھیکا تھُک تھُوک مُکھِ پائی --3--

ਨਾਮ ਬਿਨਾ ਰਸ ਕਸ ਦੁਖੁ ਖਾਵੈ
ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥

جو جن ہرِ پربھ ہرِ ہرِ سرنا
تِن درگہ ہرِ ہرِ دے وڈِیائی --

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ
ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥

دھنّن دھنّن ساباسِ کہے پربھُ جن کءُ
جن نانک میلِ لۓ گلِ لائی --4--4--

ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ
ਜਨ ਨਾਨਕ ਮੇਲਿ ਲਏ ਗਲਿ ਲਾਈ
॥੪॥੪॥

گُوجری مہلا[1] 4 -- | محلا[1]

ਗੂਜਰੀ ਮਹਲਾ ੪ ॥

گُرمُکھِ سکھی سہیلی میری
مو کءُ دیوہُ دانُ ہرِ پرّان جیوائِیا --

ਗੁਰਮੁਖਿ ਸਖੀ ਸਹੇਲੀ ਮੇਰੀ
ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥

ہم ہووہ لالے گولے گُرسِکھا کے
جِنّھا اندِنُ ہرِ پرّبھُ پُرکھُ دھِیائِیا --1--

ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ
ਜਿਨ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥

میرےَ منِ تنِ برہُ گُرسِکھ پگ لائِیا --

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥

میرے پرّان سکھا گُر کے سِکھ بھائی
مو کءُ کرہُ اُپدیسُ ہرِ ملےَ مِلائِیا
--1-- رہاءُ --

ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ
ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥

جا ہرِ پرّبھ بھاوےَ تا گُرمُکھِ میلے
جِنّہ وچن گُرو ستِگُر منِ بھائِیا --

Page# [494]

ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ
ਜਿਨ੍ਹ ਵਚਨ ਗੁਰੂ ਸਤਿਗੁਰ ਮਨਿ ਭਾਇਆ ॥

وڈبھاگی گُر کے سِکھ پیارے
ہرِ نِربانی نِرباݨ پدُ پائِیا --2--

ਵਡਭਾਗੀ ਗੁਰ ਕੇ ਸਿਖ ਪਿਆਰੇ
ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥

ستسنّگتِ گُر کی ہرِ پیاری
جِن ہرِ ہرِ نامُ میٹھا منِ بھائِیا --

ਸਤਸੰਗਤਿ ਗੁਰ ਕੀ ਹਰਿ ਪਿਆਰੀ
ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥

جِن ستِگُر سنّگتِ سنّگُ ن پائِیا
سے بھاگہیݨ پاپی جمِ کھائِیا --3--

ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ
ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥

آپِ کرِپالُ کرِپا پرّبھُ دھارے
ہرِ آپے گُرمُکھِ ملےَ مِلائِیا --

ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ
ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥

جنُ نانکُ بولے گنٹ بانٹی گُربانٹی ہرِ نامِ سمائیا --4--5--	----	ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥
گوجری مہلا[1] 4 -- | محلا[1] -	----	ਗੂਜਰੀ ਮਹਲਾ ੪ ॥
جِن ستِگُرُ پُرکھُ جِنِ ہرِ پّربھُ پائیا مو کءُ کرِ اُپدیسُ ہرِ میٹھ لگاوے --	----	ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
منُ تنُ سیِتلُ سبھ ہریا ہویا وڈبھاگی ہرِ نامُ دھِیاوے --1--	----	ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥
بھائی رے مو کءُ کوئی آءِ ملے ہرِ نامُ دِرڑاوے --	----	ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥
میرے پّریتم پّران منُ تنُ سبھُ دیوا میرے ہرِ پّربھ کی ہرِ کتھا سُناوے --1-- رہاءُ --	----	ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
دھیرجُ دھرمُ گُرمتِ ہرِ پائیا نِت ہرِ نامےَ ہرِ سِءُ چِتُ لاوے --	----	ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥
انمّرت بچن ستِگُر کی بانٹی جو بولے سو مُکھِ انمّرتُ پاوے --2--	----	ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥
نِرملُ نامُ جِتُ میَلُ ن لاگے گُرمتِ نامُ جپے لِو لاوے --	----	ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥

نامُ پدارتھُ جِن نر نہی پائِیا سے بھاگہِیݨ مُۓ مرِ جاوےَ --3--	----	ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥
آند مُولُ جگجِیون داتا سبھ جن کءُ اندُ کرہُ ہرِ دھِیاوےَ --	----	ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥
تُوںَ داتا جیء سبھِ تیرے جن نانک گُرمُکھِ بکھسِ[1] مِلاوےَ --4--6-- | [1]بخش-	----	ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
گُوجری مہلا[1] 4 گھرُ 3 -- | [1]محلا-	----	ਗੂਜਰੀ ਮਹਲਾ ੪ ਘਰੁ ੩ ॥
مائی باپ پُتّر سبھِ ہرِ کے کیۓ --	----	ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
سبھنا کءُ سنبنّدھُ ہرِ کرِ دِیۓ --1--	----	ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
ہمرا جورُ[1] سبھُ رہِئو میرے بیِر -- | [1]زور-	----	ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥
ہرِ کا تنُ منُ سبھُ ہرِ کےَ وسِ ہےَ سرِیر --1-- رہاءُ --	----	ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
بھگت جنا کءُ سردھا آپِ ہرِ لائی --	----	ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥
وِچے گرِست اُداس رہائی --2--	----	ਵਿਚੇ ਗ੍ਰਿਸਤ ਉਦਾਸ ਰਹਾਈ ॥੨॥

جب انّترِ پرِیت ہرِ سِءُ بنِ آئی -- ---- ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥

تب جو کچھُ کرے
سُ میرے ہرِ پّربھ بھائی --3-- ---- ਤਬ ਜੋ ਕਿਛੁ ਕਰੇ
ਸੁ ਮੇਰੇ ਹਰਿ ਪ੍ਰਭ ਭਾਈ ॥੩॥

جِتُ کارےَ کمّمِ ہم ہرِ لاۓ -- ---- ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥

سو ہم کرہ جُ آپ کراۓ --4-- ---- ਸੋ ਹਮ ਕਰਹ ਜੁ ਆਪਿ ਕਰਾਏ ॥੪॥

جِن کی بھگتِ میرے پّربھ بھائی -- ---- ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥

تے جن نانك رام نام لِو لائی
--5--1--7--16-- ---- ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥

گوجری مہلا[1] 5 چؤپدے گھرُ 1 | [1]محلا- Page# [495] ਗੂਜਰੀ ਮਹਲਾ ੫ ਚਉਪਦੇ ਘਰੁ ੧

ੴ ستِگُر پّرسادِ -- ---- ੴ ਸਤਿਗੁਰ ਪ੍ਰਸਾਦਿ ॥

کاہے رے من چِتوہِ اُدمُ
جا آہرِ ہرِ جیءُ پرِیا -- ---- ਕਾਹੇ ਰੇ ਮਨ ਚਿਤਵਹਿ ਉਦਮੁ
ਜਾ ਆਹਰਿ ਹਰਿ ਜੀਉ ਪਰਿਆ ॥

سَیل پتھر مہِ جنّت اُپاۓ
تا کا رِجکُ[1] آگے کرِ دھرِیا --1-- | ---- ਸੈਲ ਪਥਰ ਮਹਿ ਜੰਤ ਉਪਾਏ
ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

[1]رِزقُ-

میرے مادھءُ جی
ستسنّگت ملے سِ ترِیا -- ---- ਮੇਰੇ ਮਾਧਉ ਜੀ
ਸਤਸੰਗਤਿ ਮਿਲੇ ਸਿ ਤਰਿਆ ॥

گُر پرسادِ پرم پدُ پائِیا
سُوکے کاسٹ ہرِیا --1-- رہاءُ -- ---- ਗੁਰ ਪਰਸਾਦਿ ਪਰਮ ਪਦੁ ਪਾਇਆ
ਸੂਕੇ ਕਾਸਟ ਹਰਿਆ ॥੧॥ ਰਹਾਉ ॥

جنِن پِتا لوک سُت بِنتا کوءِ ن کِس کی دھرِیا ۔۔	ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
سِرِ سِرِ رِجکُ[1] سنّباہے ٹھاکُرُ کاہے من بھءُ کرِیا ۔۔2۔۔ | [1]رِزق۔	ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
اُوڈے اُوڈِ آوے سے کوسا تِسُ پاچھے بچرے چھرِیا ۔۔	ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
اُن کونُ کھلاوے کونُ چُگاوے من مہِ سِمرنُ کرِیا ۔۔3۔۔	ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
سبھ نِدھان دس اسٹ سِدھان ٹھاکُر کر تل دھرِیا ۔۔	ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
جن نانک بلِ بلِ سد بلِ جائیٔے تیرا انّتُ ن پاراورِیا ۔۔4۔۔1۔۔	ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥
گُوجری مہلا[1] 5 چئُپدے گھرُ 2 | [1]محلا۔	ਗੂਜਰੀ ਮਹਲਾ ੫ ਚਉਪਦੇ ਘਰੁ ੨
ੴ ستِگُر پّرسادِ ۔۔	ੴ ਸਤਿਗੁਰ ਪ੍ਰਸਾਦਿ ॥
کِریاچار کرہِ کھٹُ کرما اِتُ راتے سنّساری ۔۔	ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥
انّترِ مَیلُ ن اُترے ہئُمے بِنُ گُر باجی[1] ہاری ۔۔1۔۔ | [1]بازی۔	ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥
میرے ٹھاکُر رکھِ لیوہُ کِرپا دھاری ۔۔	ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥

کوٹِ مدھے کو وِرلا سیوکُ ہورِ سگلے بِہُاری --1-- رہاءُ --	----	ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥
ساست.بید سِمرِت سبھِ سودھے سبھ ایکا بات پُکاری --	----	ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥
بِنُ گُر مُکتِ ن کوئُو پاوےَ منِ ویکھہُ کرِ بیچاری --2--	----	ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
اٹھسٹھِ مجنُ کرِ اِسنانا بھرمِ آئے دھر ساری --	----	ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥
انِک سوچ کرہِ دِن راتی بِنُ ستِگُر انّدھِیاری --3--	----	ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥
دھاوت دھاوت سبھُ جگُ دھائِئو اب آئے ہرِ دُیاری --	----	ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥
دُرمتِ میٹِ بُدھِ پرگاسی جن نانک گُرمُکھِ تاری --4--1--2--	----	ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
ہرِ دھنُ جاپ ہرِ دھنُ تاپ ہرِ دھنُ بھوجنُ بھائِیا --	----	ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥
نِمکھ ن بِسرءُ من تے ہرِ ہرِ سادھسنّگتِ مہِ پائِیا --1--	----	ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥

مائی کھاٹِ آئِو گھرِ پُوتا ـ ـ	----	ਮਾਈ ਖਾਟਿ ਆਇਓ ਘਰਿ ਪੂਤਾ ॥
ہرِ دھنُ حلتے ہرِ دھنُ ٻَیسے ہرِ دھنُ جاگت سُوتا ـ ـ 1 ـ ـ رہاءُ ـ ـ	----	ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
ہرِ دھنُ اِسنانُ ہرِ دھنُ گِیانُ ہرِ سنّگِ لاءِ دھِیانا ـ ـ	----	ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥
ہرِ دھنُ تُلہا ہرِ دھنُ بیڑی ہرِ ہرِ تارِ پرانا ـ ـ 2 ـ ـ	----	ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥
ہرِ دھن میری چِنّت وِساری ہرِ دھنِ لاہِیا دھوکھا ـ ـ	Page# [496]	ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥
ہرِ دھن تے مےَ نو نِدھِ پائی ہاتھِ چرِئو ہرِ تھوکا ـ ـ 3 ـ ـ	----	ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥
کھاوہُ کھرچہُ[1] توٹِ ن آوےَ ہلت پلت کےَ سنّگے ـ ـ | [1]خرچہُ-	----	ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥
لادِ کھجانا[1] گُرِ نانک کءُ دِییا اِہُ منُ ہرِ رنّگِ رنّگے ـ ـ 4 ـ ـ 2 ـ ـ 3 ـ ـ | [1]خزانا-	----	ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥
گُوجری مہلا[1] 5 ـ ـ | [1]محلا-	----	ਗੂਜਰੀ ਮਹਲਾ ੫ ॥
جِسُ سِمرت سبھِ کِلوِکھ ناسہِ پِتری ہوءِ اُدھارو ـ ـ	----	ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥

سو ہرِ ہرِ تُمّہ سد ہی جاپہُ جا کا انّتُ ن پارو --1--	----	ਸੋ ਹਰਿ ਹਰਿ ਤੁਮ੍ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥
پُوتا ماتا کی آسِیس --	----	ਪੂਤਾ ਮਾਤਾ ਕੀ ਆਸੀਸ ॥
نِمکھ ن بِسرءُ تُمّہ کءُ ہرِ ہرِ سدا بھجہُ جگدِیس --1-- رہاءُ --	----	ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
ستِگُرُ تُمّہ کءُ ہوءِ دئِیالا سنّتسنّگِ تیری پّرِیتِ --	----	ਸਤਿਗੁਰੁ ਤੁਮ੍ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥
کاپڑُ پتِ پریسرُ راکھی بھوجنُ کِیرتنُ نِیتِ --2--	----	ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥
انّمرِتُ پِیوہُ سدا چِرُ جِیوہُ ہرِ سِمرت اند اننّتا --	----	ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥
رنّگ تماسا[1] پُورن آسا کبہِ ن بِیاپےَ چِنّتا --3-- | [1]تماشا-	----	ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥
بھورُ تُمّہارا اِہُ منُ ہووءُ ہرِ چرنٹا ہوہُ کئُلا --	----	ਭਵਰੁ ਤੁਮ੍ਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥
نانکُ داسُ اُنِ سنّگِ لپٹائِیو جِءُ بُوںدِہ چاتّرِکُ مئُلا --4--3--4--	----	ਨਾਨਕ ਦਾਸੁ ਉਨਿ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥
گُوجری مہلا[1] 5 -- | [1]محلا-	----	ਗੁਜਰੀ ਮਹਲਾ ੫ ॥

متا کرے پچھم کے تائی
پُورب ہی لے جات --

ਮਤਾ ਕਰੈ ਪਛਮ ਕੈ ਤਾਈ
ਪੂਰਬ ਹੀ ਲੈ ਜਾਤ ॥

کھِن مہِ تھاپ اُتھاپنہارا
آپن ہاتھِ متات --1--

ਖਿਨ ਮਹਿ ਥਾਪਿ ਉਥਾਪਨਹਾਰਾ
ਆਪਨ ਹਾਥਿ ਮਤਾਤ ॥੧॥

سِیانپ کاہُو کامِ ن آت --

ਸਿਆਨਪ ਕਾਹੂ ਕਾਮਿ ਨ ਆਤ ॥

جو انرُوپِئو ٹھاکُرِ میرے
ہوءِ رہی اُہ بات --1-- رہاءُ --

ਜੋ ਅਨਰੂਪਿਓ ਠਾਕੁਰਿ ਮੇਰੈ
ਹੋਇ ਰਹੀ ਉਹ ਬਾਤ ॥੧॥ ਰਹਾਉ ॥

دیسُ کماون دھن جورن کی منسا
بیچے نکسے ساس --

ਦੇਸੁ ਕਮਾਵਨ ਧਨ ਜੋਰਨ ਕੀ ਮਨਸਾ
ਬੀਚੇ ਨਿਕਸੇ ਸਾਸ ॥

لسکر[1] نیب کھواس[2] سبھ تِیاگے
جم پُرِ اُوٹھِ سِدھاس --2--

ਲਸਕਰ ਨੇਬ ਖਵਾਸ ਸਭ ਤਿਆਗੇ
ਜਮ ਪੁਰਿ ਊਠਿ ਸਿਧਾਸ ॥੨॥

[1]لشکر-
[2]خواس-

ہوءِ اننِّ منہٹھ کی دِرڑتا
آپس کُءُ جانات --

ਹੋਇ ਅਨੰਨਿ ਮਨਹਠ ਕੀ ਦ੍ਰਿੜਤਾ
ਆਪਸ ਕਉ ਜਾਨਾਤ ॥

جو اِنَندُ نِندُ کرِ چھوڈِئو
سوئی پھِرِ پھِرِ کھات --3--

ਜੋ ਅਨਿੰਦੁ ਨਿੰਦੁ ਕਰਿ ਛੋਡਿਓ
ਸੋਈ ਫਿਰਿ ਫਿਰਿ ਖਾਤ ॥੩॥

سہج سُبھاءِ بھئے کرِپالا
تِس جن کی کاٹی پھاس --

ਸਹਜ ਸੁਭਾਇ ਭਏ ਕਿਰਪਾਲਾ
ਤਿਸੁ ਜਨ ਕੀ ਕਾਟੀ ਫਾਸ ॥

کہُ نانک گرُ پُورا بھیٹِیا
پرواݨُ گرِست اُداس --4--4--5--

ਕਹੁ ਨਾਨਕ ਗੁਰੁ ਪੂਰਾ ਭੇਟਿਆ
ਪਰਵਾਣੁ ਗਿਰਸਤ ਉਦਾਸ ॥੪॥੪॥੫॥

گُوجری مہلا[1] 5 ـ ـ ـ | [1]محلا ـ	----	ਗੂਜਰੀ ਮਹਲਾ ੫ ॥
نامُ نِدھانُ جِنِ جنِ جپِئو تِن کے بنّدھن کاٹے ـ ـ ـ	----	ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ ॥
کام کّرودھ مائِیا بِکھُ ممتا اِہ بِیادھِ تے ہاٹے ـ ـ 1 ـ ـ	----	ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥
ہرِ جسُ سادھسنّگِ مِلِ گائِئو ـ ـ	----	ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥
گُر پرسادِ بھئِئو منُ نِرملُ سرب سُکھا سُکھ پائِئۓ ـ ـ 1 ـ ـ رہاءُ ـ ـ	----	ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ ॥
جو کِچھُ کیِئو سوئی بھل مانےَ اَیسی بھگتِ کمانی ـ ـ	----	ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥
مِتّر ستّرُ سبھ ایک سمانے جوگ جُگتِ نِیسانی[1] ـ ـ 2 ـ ـ | [1]نِیشانی ـ	----	ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥
پُورن پُورِ رہِئو سّرب تھائی آن ن کتہُوں جاتا ـ ـ	----	ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਨ ਕਤਹੂੰ ਜਾਤਾ ॥
گھٹ گھٹ انّترِ سرب نِرنّترِ رنّگِ روِئو رنّگِ راتا ـ ـ 3 ـ ـ	----	ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥
بھۓ کّرِپال دئِیال گُپالا تا نِربھےَ کےَ گھرِ آئِیا ـ ـ	----	ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ ॥

کلِ کلیس مٹے کھِن بھِیترِ نانک سہجِ سمائِیا ۔۔4۔۔5۔۔6۔۔	Page# [497]	ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥
گُوجری مہلا[1] 5 ۔۔ | [1]محلا۔	----	ਗੂਜਰੀ ਮਹਲਾ ੫ ॥
جِسُ مانُکھ پہِ کرءُ بینتی سو اپنےَ دُکھِ بھرِیا ۔۔	----	ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
پاربرہمُ جِنِ رِدےَ ارادھِیا تِنِ بھءُ ساگرُ ترِیا ۔۔1۔۔	----	ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥
گُر ہرِ بِنُ کو ن برِتھا دُکھُ کاٹےَ ۔۔	----	ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥
پربھُ تجِ اور سیوکُ جے ہوئی ہےَ تِتُ مانُ مہتُ جسُ گھاٹےَ ۔۔1۔۔ رہاءُ ۔۔	----	ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥
مائِیا کے سنبنّدھ سَین ساکُ کِت ہی کامِ ن آئِیا ۔۔	----	ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥
ہرِ کا داسُ نیچ کُلُ اُوچا تِسُ سنّگِ من بانْچھت پھل پائِیا ۔۔2۔۔	----	ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥
لاکھ کوٹِ بِکھِیا کے بِنّجن تا مہِ ت٘رِسن ن بُوجھی ۔۔	----	ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥

سِمرت نامُ کوٹِ اُجیارا بستُ اگوچر سُوجھی --3--	----	ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥
پھِرت پھِرت تُمّہرے دُیارِ آئیا بھےَ بھنّجن ہرِ رائیا --	----	ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥
سادھ کے چرن دھُورِ جنُ باچھےَ سُکھُ نانک اِہُ پائیا --4--6--7--	----	ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
گُوجری مہلا[1] 5 پنّچپدا گھرُ 2 | محلا[1]-	----	ਗੂਜਰੀ ਮਹਲਾ ੫ ਪੰਚਪਦਾ ਘਰੁ ੨
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
پرّتھمے گربھ ماتا کےَ واسا اُوہا چھوڈِ دھرنِ مہِ آئیا --	----	ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥
چِترّ سال سُنّدر باگ[1] منّدر سنّگِ ن کچھہُو جائِیا --1-- | باغ[1]-	----	ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥
اور سبھ مِتھِیا لوبھ لبی --	----	ਅਵਰ ਸਭ ਮਿਥਿਆ ਲੋਭ ਲਬੀ ॥
گُرِ پُورے دِیئو ہرِ ناما جی ء کءُ ایہا وستُ پھبی --1-- رہاءُ --	----	ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥
اِسٹ مِیت بنّدھپ سُت بھائی سنّگِ بنِتا رچِ ہسِیا --	----	ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥

جب انّتی اُسرُ آءِ بنِئو ہےَ اُنّہ پیکھت ہی کالِ گرّسِیا --2--	----	ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ ਪੇਖਤ ਹੀ ਕਾਲਿ ਗ੍ਰਸਿਆ ॥੨॥
کرِ کرِ انرتھ بِہاجھی سنّپےَ سُئِنا رُوپا داما --	----	ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥
بھاڑی کءُ اوہُ بھاڑا مِلِیا ہورُ سگل بھئِئو بِرانا --3--	----	ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥
ہَیور گَیور رتھ سنّباہے گہُ کرِ کینے میرے --	----	ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥
جب تے ہوئی لانْمی دھائی چلہِ ناہی اِک پیَرے --4--	----	ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥
نامُ دھنُ نامُ سُکھ راجا نامُ کُٹنّب سہائی --	----	ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥
نامُ سنّپتِ گُرِ نانک کءُ دِیئی اوہ مرےَ ن آوےَ جائی	----	ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥
--5--1--8--		
گُوجری مہلا[1] 5 تِپدے گھرُ 2 | [1]محلا-	----	ਗੂਜਰੀ ਮਹਲਾ ੫ ਤਿਪਦੇ ਘਰੁ ੨
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
دُکھ بنسے سُکھ کِیا نِواسا ترِسنا جلنِ بجُھائی --	----	ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥

نامُ نِدھانُ ستِگُرو دِرڑائِیا
بِنسِ ن آوے جائی --1--

ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ
ਬਿਨਸਿ ਨ ਆਵੈ ਜਾਈ ॥੧॥

ہرِ جپِ مائِیا بنّدھن توٗٹے --

ਹਰਿ ਜਪਿ ਮਾਇਆ ਬੰਧਨ ਤੂਟੇ ॥

بھۓ کرِپال دئِیال پرؚبھ میرے
سادھسنّگتِ مِلِ چھوٗٹے --1-- رہاءُ
--

ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ
ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥

آٹھ پہر ہرِ کے گُن گاوے
بھگتِ پرؚیم رس ماتا --

Page# [498]

ਆਠ ਪਹਰ ਹਰਿ ਕੇ ਗੁਨ ਗਾਵੈ
ਭਗਤਿ ਪ੍ਰੇਮ ਰਸਿ ਮਾਤਾ ॥

ہرکھ سوگ دُہ ماہِ نِرالا
کرݨیہارُ پچھاتا --2--

ਹਰਖ ਸੋਗ ਦੁਹੁ ਮਾਹਿ ਨਿਰਾਲਾ
ਕਰਣੈਹਾਰੁ ਪਛਾਤਾ ॥੨॥

جِس کا سا تِن ہی رکھِ لِیا
سگل جُگتِ بݨِ آئی --

ਜਿਸ ਕਾ ਸਾ ਤਿਨ ਹੀ ਰਖਿ ਲੀਆ
ਸਗਲ ਜੁਗਤਿ ਬਣਿ ਆਈ ॥

کہُ نانک پرؚبھ پُرکھ دئِیالا
کیِمتِ[1] کہݨُ ن جائی --3--1--9-- |

ਕਹੁ ਨਾਨਕ ਪ੍ਰਭ ਪੁਰਖ ਦਇਆਲਾ
ਕੀਮਤਿ ਕਹਣੁ ਨ ਜਾਈ ॥੩॥੧॥੯॥

[1]قیِمتِ-

گوجری مہلا[1] 5 دُپدے گھرُ 2 | [1]محلا-

ਗੂਜਰੀ ਮਹਲਾ ੫ ਦੁਪਦੇ ਘਰੁ ੨

ੴ ستِگُر پرؚسادِ --

ੴ ਸਤਿਗੁਰ ਪ੍ਰਸਾਦਿ ॥

پتِت پوِترؚ لِئے کرِ اپُنے
سگل کرت نمسکارو --

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ
ਸਗਲ ਕਰਤ ਨਮਸਕਾਰੋ ॥

برنُ جاتِ[1] کوئُو پُوچھےَ ناہی باچھہِ چرن روارو --1--	[1]زاتِ-	ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥
ٹھاکُر اَیسو نامُ تُمّہارو --	ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥
سگل سّرِسٹِ کو دھنّی کہیجےَ جن کو انّگُ نِرارو --1-- رہاءُ --	ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥
سادھسنّگِ نانک بُدھِ پائی ہرِ کیرتنُ آدھارو --	ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥
نامدےءُ ترّلوچنُ کبِیر داسرو مُکتِ بھئِئو چنّمِیارو --2--1--10--	ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥
گُوجری مہلا[1] 5 --	[1]محلا-	ਗੂਜਰੀ ਮਹਲਾ ੫ ॥
ہےَ ناہی کوئُو بُوجھنہارو جانےَ کونُ بھتا --	ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
سِو بِرنّچِ ارُ سگل مونِ جن گہِ ن سکاہِ گتا --1--	ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥
پّربھ کی اگم اگادھِ کتھا --	ਪ੍ਰਭ ਕੀ ਅਗਮ ਅਗਾਧਿ ਕਥਾ ॥
سُنیئےَ اور اور بِدھِ بُجھیئےَ بکن کتھن رہتا --1-- رہاءُ --	ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥
آپے بھگتا آپِ سُیامی آپن سنّگِ رتا --	ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥

نانک کو پّربھُ پُورِ رہِئو ہےَ پیکھِئو جتّر کتا --2--2--11--	----	ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
متا مسُورتِ اور سِیانپ جن کءُ کچھُو ن آئِئو --	----	ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥
جہ جہ اَسرُ آءِ بنِئو ہےَ تہا تہا ہرِ دھِیائِئو --1--	----	ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥
پّربھ کو بھگتِ وچھلُ بِردائِئو --	----	ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥
کرے پّرتِپال بارِک کی نِیائی جن کءُ لاڈ لڈائِئو --1-- رہاءُ --	----	ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥
جپ تپ سنّجم کرم دھرم ہرِ کیِرتنُ جنِ گائِئو --	----	ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥
سرنِ پرِئو نانک ٹھاکُر کی ابھےَ دانُ سُکھُ پائِئو --2--3--12--	----	ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
دِنُ راتی آرادھہُ پِیارو نِمکھ ن کیِجےَ ڈھِیلا --	----	ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥
سنّت سیوا کرِ بھاونی لائیِئےَ تِیاگِ مانُ ہاٹھیِلا --1--	----	ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥

موہنُ پّران مان راگِیلا ـ ـ	----	ਮੋਹਨੁ ਪ੍ਰਾਨ ਮਾਨ ਰਾਗੀਲਾ ॥
باسِ رہِئو ہِیئرے کےَ سنّگے پیکھِ موہِئو منُ لیلا ـ ـ 1 ـ ـ رہاءُ ـ ـ	----	ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥
جِسُ سِمرت منِ ہوت اننّدا اُترےَ منہُ جنّگِیلا ـ ـ	----	ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥
ملبے کی مِہما برنِ ن ساکءُ نانک پرےَ پرِیلا ـ ـ 2 ـ ـ 4 ـ ـ 13 ـ ـ	----	ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥
گُوجری مہلا[1] 5 ـ ـ | [1]محلا ـ	----	ਗੂਜਰੀ ਮਹਲਾ ੫ ॥
مُنِ جوگی ساسترّگِ کہاوت سبھ کِنہے بسِ اپنہی ـ ـ	----	ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹੇ ਬਸਿ ਅਪਨਹੀ ॥
تِینِ دیو ارُ کوڑِ تیتِیسا تِن کی ہَیرتِ[1] کچھُ ن رہی ـ ـ 1 ـ ـ | [1]حَیرتِ ـ	----	ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥
بلونّتِ بِیاپ رہی سبھ مہی ـ ـ	Page# [499]	ਬਲਵੰਤਿ ਬਿਆਪਿ ਰਹੀ ਸਭ ਮਹੀ ॥
اورُ ن جانسِ کوئُو مرما گُر کِرپا تے لہی ـ ـ 1 ـ ـ رہاءُ ـ ـ	----	ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥
جِیتِ جِیتِ جیتے سبھِ تھانا سگل بھون لپٹہی ـ ـ	----	ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥
کہُ نانک سادھ تے بھاگی ہوءِ چیری چرن گہی ـ ـ 2 ـ ـ 5 ـ ـ 14 ـ ـ	----	ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥

گُوجری مہلا[1] 5 ــ ــ | محلا[1]ــ	----	ਗੂਜਰੀ ਮਹਲਾ ੫ ॥
دُءِ کر جوڑِ کری بینّتی ٹھاکُرُ اپنا دھِیائِیا ــ ــ	----	ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥
ہاتھ دےءِ راکھے پریسرِ سگلا دُرتُ مِٹائِیا ــ ــ1ــ ــ	----	ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥
ٹھاکُر ہوئے آپِ دئِیال ــ ــ	----	ਠਾਕੁਰ ਹੋਏ ਆਪਿ ਦਇਆਲ ॥
بھئی کلِیانڑ آنّد رُوپ ہُئی ہےَ اُبرے بال گُپال ــ ــ1ــ ــ رہاءُ ــ ــ	----	ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥
مِلِ ور ناری منّگلُ گائِیا ٹھاکُر کا جَیکارُ ــ ــ	----	ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥
کہُ نانک تِسُ گُر بلِہاری جِنِ سبھ کا کِیا اُدھارُ ــ ــ2ــ ــ6ــ ــ15ــ ــ	----	ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥
گُوجری مہلا[1] 5 ــ ــ | محلا[1]ــ	----	ਗੂਜਰੀ ਮਹਲਾ ੫ ॥
مات پِتا بھائی سُت بنّدھپ تِن کا بلُ ہےَ تھورا ــ ــ	----	ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥
انِک رنّگ مائِیا کے پیکھے کِچھُ ساتھِ ن چالےَ بھورا ــ ــ1ــ ــ	----	ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥
ٹھاکُر تُجھ بِنُ آہِ ن مورا ــ ــ	----	ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥

موہِ اناتھ نِرگُن گُنُ ناہی مےَ آہِئو تُمّہرا دھورا --1-- رہاءُ --	----	ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹਰਾ ਧੋਰਾ ॥੧॥ ਰਹਾਉ ॥
بلِ بلِ بلِ بلِ چرنْ تُمّہارے اِیہا اُوہا تُمّہارا جورا --	----	ਬਲਿ ਬਲਿ ਬਲਿ ਬਲਿ ਚਰਣ ਤੁਮ੍ਹਾਰੇ ਈਹਾ ਊਹਾ ਤੁਮ੍ਹਾਰਾ ਜੋਰਾ ॥
سادھسنّگِ نانک درسُ پائِئو بِنسِئو سگل نِہورا --2--7--16--	----	ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥
گُوجری مہلا[1] 5 -- | محلا[1]	----	ਗੂਜਰੀ ਮਹਲਾ ੫ ॥
آل جال بھّرم موہ تجاوےَ پّربھ سیتی رنّگُ لائی --	----	ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥
من کءُ اِہ اُپدیسُ دّرڑاوےَ سہجِ سہجِ گُنْ گائی --1--	----	ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥
ساجن ایَسو سنّتُ سہائی --	----	ਸਾਜਨ ਐਸੋ ਸੰਤੁ ਸਹਾਈ ॥
جِسُ بھیٹے تُوٹہِ مائِیا بنّدھ بِسرِ ن کبہُوںّ جائی --1-- رہاءُ --	----	ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥
کرت کرت انِک بہُ بھاتی نِیکی اِہ ٹھہرائی --	----	ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥
مِلِ سادھُو ہرِ جسُ گاوےَ نانک بھوجلُ پارِ پرائی --2--8--17--	----	ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥
گُوجری مہلا[1] 5 -- | محلا[1]	----	ਗੂਜਰੀ ਮਹਲਾ ੫ ॥

کھِن مہِ تھاپِ اُتھاپنہارا کِیمتِ[1] جاءِ ن کری -- | [1]قیمتِ-	----	ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥
راجا رنّکُ کرےَ کھِن بھِیترِ نِیچہ جوتِ دھری --1--	----	ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥
دھِیائیِۓَ اپنو سدا ہری --	----	ਧਿਆਈਐ ਅਪਨੋ ਸਦਾ ਹਰੀ ॥
سوچ انّدیسا تا کا کہا کرِیۓَ جا مہِ ایک گھری --1-- رہاءُ --	----	ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥
تُمّہری ٹیک پُورے میرے ستِگُر من سرنِ تُمّہارےَ پری --	----	ਤੁਮ੍ਹ੍ਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਣਿ ਤੁਮ੍ਹ੍ਾਰੈ ਪਰੀ ॥
اچیت اِیانے بارِک نانک ہم تُم راکھہُ دھارِ کری --2--9--18--	----	ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
تُونّ داتا جِیا سبھنا کا بسہُ میرے من ماہی --	----	ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
چرنڑ کمل رِد ماہِ سماۓ تہ بھرمُ انّدھیرا ناہی --1--	----	ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ٹھاکُر جا سِمرا تُونّ تاہی --	----	ਠਾਕੁਰ ਜਾ ਸਿਮਰਾ ਤੂੰ ਤਾਹੀ ॥
کرِ کِرپا سرب پّرتِپالک پّربھ کءُ سدا سلاہی[1] --1-- رہاءُ -- |	----	ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

[1]سلاحی-

ساسِ ساسِ تیرا نامُ سمارءُ تُم ہی کءُ پّربھ آہی --	----	ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥
نانک ٹیک بھئی کرتے کی ہور آس بِڈانْی لاہی --2--10--19--	----	ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥
گُوجری مہلا[1] 5 -- | محلا[1]	Page# [500]	ਗੂਜਰੀ ਮਹਲਾ ੫ ॥
کرِ کرِپا اپنا درسُ دِجےَ جسُ گاوءُ نِسِ ارُ بھور --	----	ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥
کیس سنّگِ داس پگ جھارءُ اِہے منورتھ مور --1--	----	ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥
ٹھاکُر تُجھ بِنُ بِییا ن ہور --	----	ਠਾਕੁਰ ਤੁਝ ਬਿਨੁ ਬੀਆ ਨ ਹੋਰ ॥
چِتِ چِتوءُ ہرِ رسن ارادھءُ نِرکھءُ تُمری اور --1-- رہاءُ --	----	ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥
دئِیال پُرکھ سرب کے ٹھاکُر بِنءُ کرءُ کر جورِ --	----	ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥
نامُ جپے نانکُ داسُ تُمرو اُدھرسِ آکھی پھور --2--11--20--	----	ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥
گُوجری مہلا[1] 5 -- | محلا[1]	----	ਗੂਜਰੀ ਮਹਲਾ ੫ ॥
بّرہم لوک ارُ رُدّر لوک آئی اِنّدر لوک تے دھاءِ --	----	ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥

سادھسنگتِ کءُ جوہِ ن ساکےَ
مِل مِل دھووے پاءِ --1--

ਸਾਧਸੰਗਤਿ ਕਉ ਜੋਹਿ ਨ ਸਾਕੈ
ਮਲਿ ਮਲਿ ਧੋਵੈ ਪਾਇ ॥੧॥

اب موہِ آءِ پرِئو سرناءِ --

ਅਬ ਮੋਹਿ ਆਇ ਪਰਿਓ ਸਰਨਾਇ ॥

گُہج پاوکو بہُت پّرجارےَ
مو کءُ ستِگُرِ دِیئو ہےَ بتاءِ --1-- رہاءُ
--

ਗੁਹਜ ਪਾਵਕੋ ਬਹੁਤੁ ਪ੍ਰਜਾਰੈ
ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥
ਰਹਾਉ ॥

سِدھ سادھِک ار جکھّ کِنّر نر
رہی کنّٹھِ اُرجھاءِ --

ਸਿਧ ਸਾਧਿਕ ਅਰ ਜਖ੍ਯ ਕਿੰਨਰ ਨਰ
ਰਹੀ ਕੰਠਿ ਉਰਝਾਇ ॥

جن نانک انّگُ کیِیا پّربھِ کرتےَ
جا کےَ کوٹِ اَیسی داساءِ
--21--12--2--

ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ
ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥

گوجری مہلا[1] 5 -- | محلا[1]-

ਗੂਜਰੀ ਮਹਲਾ ੫ ॥

اپجسُ مٹےَ ہووے جگِ کیِرتِ
درگہ بَیسنُ پائیِۓَ --

ਅਪਜਸੁ ਮਿਟੈ ਹੋਵੈ ਜਗਿ ਕੀਰਤਿ
ਦਰਗਹ ਬੈਸਣੁ ਪਾਈਐ ॥

جم کی تّراس ناس ہوءِ کھِن مہِ
سُکھ اند سیتی گھرِ جائیِۓَ --1--

ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ
ਸੁਖ ਅਨਦ ਸੇਤੀ ਘਰਿ ਜਾਈਐ ॥੧॥

جا تے گھال ن بِرتھی جائیِۓَ --

ਜਾ ਤੇ ਘਾਲ ਨ ਬਿਰਥੀ ਜਾਈਐ ॥

آٹھ پہر سِمرہُ پّربھُ اپنا
مِن تِن سدا دھیائیِۓَ --1-- رہاءُ --

ਆਠ ਪਹਰ ਸਿਮਰਹੁ ਪ੍ਰਭੁ ਅਪਨਾ
ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥

موہِ سرنِ دِین دُکھ بھنّجن تُوںّ دیہِ سوئی پّربھ پائیئےَ --	----	ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
چرنڑ کمل نانک رنّگِ راتے ہرِ داسہ پَیج رکھائیئےَ --2--13--22--	----	ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
بِسّونّبھر جِیئن کو داتا بھگتِ بھرے بھنّڈار --	----	ਬਿਸ੍ੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥
جا کی سیوا نِپھل ن ہووت کھِن مہِ کرے اُدھار --1--	----	ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥
من میرے چرن کمل سنّگِ راچُ --	----	ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥
سگل جیء جا کءُ آرادھہِ تاہُو کءُ تُوںّ جاچُ --1-- رہاءُ --	----	ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥
نانک سرنِ تُمّہاری کرتے تُوںّ پّربھ پّران ادھار --	----	ਨਾਨਕ ਸਰਣਿ ਤੁਮ੍ਹਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥
ہوءِ سہائی جِسُ تُوںّ راکھہِ تِسُ کہا کرے سنّسارُ --2--14--23--	----	ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
جن کی پَیج سواری آپ --	----	ਜਨ ਕੀ ਪੈਜ ਸਵਾਰੀ ਆਪ ॥

ہرِ ہرِ نامُ دِیئو گُرِ اوکھدھُ اُترِ گئِئو سبھُ تاپ --1-- رہاءُ --	----	ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥
ہرِ گوبِنّدُ رکھِئو پرمیسرِ اپُنی کِرپا دھارِ --	----	ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥
مِٹی بِیادھِ سرب سُکھ ہوۓ ہرِ گُݨ سدا بِچارِ --1--	----	ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥
انّگیکارُ کیِئو میرےَ کرتےَ گُر پُورے کی وڈِیائی --	----	ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥
ابِچل نِیو دھری گُر نانکؔ نِت نِت چڑھےَ سوائی	----	ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥
--2--15--24--		
گوُجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
کبہُو ہرِ سِءُ چِیتُ ن لائِئو --	----	ਕਬਹੂ ਹਰਿ ਸਿਉ ਚੀਤੁ ਨ ਲਾਇਓ ॥
دھنّدھا کرت بِہانی ائُدھِ گُݨ نِدھِ نام ن گائِئو --1-- رہاءُ --	Page# [501]	ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮ ਨ ਗਾਇਓ ॥੧॥ ਰਹਾਉ ॥
کئُڈی کئُڈی جورت کپٹے انِک جُگتِ کرِ دھائِئو --	----	ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥
بِسرت پ٘ربھ کیتے دُکھ گنِیئہِ مہا موہنی کھائِئو --1--	----	ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥

کرہُ اَنگرہُ سُیامی میرے گنہُ ن موہِ کمائیئو ــ	----	ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥
گوبِنّد دئِیال کرِپال سُکھ ساگر نانک ہرِ سرنائیئو ــ2ــ16ــ25ــ	----	ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥
گوجری مہلا[1] 5 ــ | محلا[1]ـ	----	ਗੂਜਰੀ ਮਹਲਾ ੫ ॥
رسنا رام رام رونّت ــ	----	ਰਸਨਾ ਰਾਮ ਰਾਮ ਰਵੰਤ ॥
چھوڈِ آن بِئُہار مِتھِیا بھجُ سدا بھگونّت ــ1ــ رہاءُ ــ	----	ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥
نامُ ایکُ ادھارُ بھگتا اِیت آگےَ ٹیک ــ	----	ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥
کرِ کرِپا گوبِنّد دِییا گُر گیانُ بُدھِ بِبیک ــ1ــ	----	ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥
کرنْ کارنْ سنّمرتھ سرِیدھر سرنِ تا کی گہی ــ	----	ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥
مُکتِ جُگتِ روال سادھُو نانک ہرِ ندھِ لہی ــ2ــ17ــ26ــ	----	ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥
گوجری مہلا[1] 5 گھرُ 4 چئُپدے | محلا[1]ـ	----	ਗੂਜਰੀ ਮਹਲਾ ੫ ਘਰੁ ੪ ਚਉਪਦੇ
ੴ سِتگُر پرسادِ ــ	----	ੴ ਸਤਿਗੁਰ ਪ੍ਰਸਾਦਿ ॥

چھاڈِ سگل سِیاݨپا سادھ سرݨی آءُ --	----	ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥
پاربرّہم پرمیسرو پرّبھُو کے گُݨ گاءُ --1--	----	ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥
رے چِت چرݨ کمل ارادھِ --	----	ਰੇ ਚਿਤ ਚਰਣ ਕਮਲ ਅਰਾਧਿ ॥
سرب سُوکھ کلِیاݨ پاوہِ مٹےَ سگل اُپادھِ --1-- رہاءُ --	----	ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥
مات پِتا سُت مِیت بھائی تِس بِنا نہی کوءِ --	----	ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥
اِیت اُوت جیء نالِ سنّگی سرب روِیا سوءِ --2--	----	ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥
کوٹِ جتن اُپاو مِتھِیا کچھُ ن آوےَ کامِ --	----	ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥
سرݨِ سادھُو نِرملا گتِ ہوءِ پرّبھ کےَ نامِ --3--	----	ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥
اگم دئِیال پرّبھُو اُوچا سرݨِ سادھُو جوگُ --	----	ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥

تِس پراپت نانکا جِس لِکھیا دھُرِ سنّجوگُ --27--1--4--	----	ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥
گُوجری مہلا[1] 5 -- | محلا[1] -	----	ਗੂਜਰੀ ਮਹਲਾ ੫ ॥
آپنا گُرُ سیوِ سد ہی رمہُ گُنْ گوبِنّد --	----	ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥
ساسِ ساسِ ارادھِ ہرِ ہرِ لہِ جاءِ من کی چِنّد --1--	----	ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥
میرے من جاپ پرّبھ کا ناءُ --	----	ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥
سُوکھ سہج انند پاوہِ مِلی نِرمل تھاءُ --1-- رہاءُ --	----	ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥
سادھسنّگِ اُدھارِ اِہُ منُ آٹھ پہر آرادھِ --	----	ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥
کامُ کرودھُ اہنّکارُ بنسے مٹےَ سگل اُپادھِ --2--	----	ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥
اٹل اچھید ابھید سُیامی سرنْ تا کی آءُ --	----	ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥
چرنْ کمل ارادھِ ہردے ایک سِءُ لِو لاءُ --3--	----	ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥

پاربّرہمِ پّربھِ دئِیا دھاری بکھسِ [1]لِنّہے آپ -- | [1]بخشِ-	----	ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੇ੍ ਆਪਿ ॥
سرب سُکھ ہرِ نامُ دِییا نانک سو پّربھُ جاپ --4--2--28--	----	ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
گُر پّرسادی پّربھُ دھِیائِیا گئی سنّکا تُوٹِ --	----	ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥
دُکھ انیرا بھےَ بِناسے پاپ گۓ نِکھُوٹِ --1--	Page# [502]	ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥
ہرِ ہرِ نام کی منِ پّرِیتِ --	----	ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥
مِلِ سادھ بچن گوبِنّد دھِیاۓ مہا نِرمل رِیتِ --1-- رہاءُ --	----	ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥
جاپ تاپ انیک کرݨی سپھل سِمرت نام --	----	ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥
کرِ انُگّرہُ آپِ راکھے بھۓ پُورن کام --2--	----	ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥
ساسِ ساسِ ن بِسرُ کبہُوںّ بّرہم پّربھ سمرتھ --	----	ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥

گُݨ انِک رسنا کِیا بکھانےَ اگنت سدا اکتھ ۔۔3۔۔	----	ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥
دِین درد نِوارِ تارݨ دئِیال کِرپا کرݨ ۔۔	----	ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥
اٹل پدوی نام سِمرݨ دِرڑُ نانک ہرِ ہرِ سرݨ ۔۔4۔۔3۔۔29۔۔	----	ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥
گُوجری مہلا[1] 5 ۔۔ | [1]محلا۔	----	ਗੂਜਰੀ ਮਹਲਾ ੫ ॥
اہنّبُدھِ بہُ سگھن مائِیا مہا دِیرگھ روگُ ۔۔	----	ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥
ہرِ نامُ اَئُکھدھُ گُرِ نامُ دِینو کرݨ کارݨ جوگُ ۔۔1۔۔	----	ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥
منِ تنِ باچھیئَے جن دھُورِ ۔۔	----	ਮਨਿ ਤਨਿ ਬਾਛੀਐ ਜਨ ਧੂਰਿ ॥
کوٹِ جنم کے لہہِ پاتِک گوبِنّد لوچا پُورِ ۔۔1۔۔ رہاءُ ۔۔	----	ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥
آدِ انّتے مدھِ آسا کُوکری بِکرال ۔۔	----	ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥
گُر گِیان کِیرتن گوبِنّد رمݨّ کاٹیئَے جم جال ۔۔2۔۔	----	ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥

کام کّرودھ لوبھ موہ مُوٹھے سدا آواگونڑ --	----	ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥
پّربھ پّریم بھگتِ گُپال سِمرنڑ مِٹت جونی بھونڑ --3--	----	ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥
مِتّرپُتّر کلتّر سُر رِد تِین تاپ جلنّت --	----	ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥
جپِ رام راما دُکھ نِوارے ملےَ ہرِ جن سنّت --4--	----	ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥
سرب بِدھِ بھّرمتے پُکارہِ کتہِ ناہی چھوٹِ --	----	ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥
ہرِ چرنڑ سرنڑ اپار پّربھ کے دّرِڑُ گہی نانک اوٹ --5--4--30--	----	ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥
گُوجری مہلا[1] 5 گھرُ 4 دُپدے | [1]محلا-	----	ਗੂਜਰੀ ਮਹਲਾ ੫ ਘਰੁ ੪ ਦੁਪਦੇ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
آرادھِ سّرِیدھر سپھل مُورتِ کرنڑ کارنڑ جوگُ --	----	ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥
گُنڑ رمنڑ سّرونڑ اپار مِہما پھِرِ ن ہوت بِئوگُ --1--	----	ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥
من چرنڑارِبنّد اُپاس --	----	ਮਨ ਚਰਣਾਰਬਿੰਦ ਉਪਾਸ ॥

کلِ کلیس مِٹنّت سِمرنِ کاٹِ جمدُوت پھاس --1-- رہاءُ --	----	ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥
سترُ دہن ہرِ نام کہن اور کچھُ ن اُپاءُ --	----	ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥
کرِ انُگرہُ پرّبھو میرے نانک نام سُیاءُ --2--1--31--	----	ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥
گُوجری مہلا[1] 5 -- | [1]محلا-	----	ਗੂਜਰੀ ਮਹਲਾ ੫ ॥
تُونّ سمرتھُ سرنِ کو داتا دُکھ بھنّجنُ سُکھ راءِ --	----	ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥
جاہِ کلیس مٹے بھےَ بھرما نِرمل گُنٛ پرّبھ گاءِ --1--	----	ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥
گوِنّد تُجھ بِنُ اورُ ن ٹھاءُ --	----	ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥
کرِ کِرپا پاربرّہم سُیامی جپی تُمارا ناءُ -- رہاءُ --	----	ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥
ستِگُر سیوِ لگے ہرِ چرنی وڈےَ بھاگِ لِو لاگی --	----	ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥
کول پرّگاس بھۓ سادھسنّگے دُرمتِ بُدھِ تیاگی --2--	Page# [503]	ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥

آٹھ پہر ہرِ کے گُنْ گاوے سِمرے دِین دَییالا --	----	ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥
آپِ ترے سنّگتِ سبھ اُدھرے بِنسے سگل جنجّالا[1] --3-- | [1] زنجّالا-	----	ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥
چرنْ ادھارُ تیرا پّربھ سُیامی اوتِ پوتِ پّربھُ ساتھِ --	----	ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
سرنِ پرِئو نانک پّربھ تُمری دے راکھِئو ہرِ ہاتھ --4--2--32--	----	ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥
گُوجری اسٹپدِییا مہلا[1] 1 گھرُ 1 | [1] محلا-	----	ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ایک نگری پنّچ چور بسِئلے برجت چوری دھاوے --	----	ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
تّرہدس مال رکھے جو نانک موکھ مُکتِ سو پاوے --1--	----	ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥
چیتہُ باسُدےءُ بنوالی --	----	ਚੇਤਹੁ ਬਾਸੁਦੇਉ ਬਨਵਾਲੀ ॥
رامُ رِدے جپمالی --1-- رہاءُ --	----	ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥
اُردھ مُول جِسُ ساکھ تلاہا چارِ بید جِتُ لاگے --	----	ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥

سہج بھاءِ جاءِ تے نانکؑ پاربّرہم لِو جاگے --2--	----	ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥
پارجاتُ گھرِ آگنِ میرےَ پُہپ پتّرتتُ ڈالا --	----	ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥
سرب جوتِ نِرنّجن سنّبھُو چھوڈہُ بہُتُ جنّجالا[1] --3--	----	ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥
سُݨِ سِکھونّتے نانکُ بِنوےَ چھوڈہُ مائِیا جالا --	----	ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
منِ بیچارِ ایکُ لِو لاگی پُنرپِ جنمُ ن کالا --4--	----	ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥
سو گُرو سو سِکھُ کتھِئلے سو وَیدُ ج جاݨےَ روگی --	----	ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥
تِسُ کارݨِ کنّمُ ن دھنّدھا ناہی دھنّدھےَ گِرہی جوگی --5--	----	ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥
کامُ کرودھُ اہنّکارُ تجِئلے لوبھُ موہُ تِس مائِیا --	----	ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥
منِ تتُ اوِگتُ دھِیائِیا گُر پرسادی پائِیا --6--	----	ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥

[1] زنّجالا-

گِیانُ دھِیانُ سبھ داتِ کتھِئلے سیت برن سبھِ دُوتا --	----	ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥
بّرہم کمل مدھُ تاسُ رسادنّ جاگت ناہی سُوتا --7--	----	ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥
مہا گنّبھِیر پتّر پاتالا نانک سرب جُیائِیا --	----	ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥
اُپدیس گُرُو مم پُنہِ ن گربھنّ بِکھُ تجِ انمّرِتُ پِییائِیا --8--1--	----	ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥
گُوجری مہلا[1] 1 -- | [1]محلا-	----	ਗੂਜਰੀ ਮਹਲਾ ੧ ॥
کون کون جاچہِ پرّبھ داتے تا کے انّت ن پرہِ سُمار[1] -- | [1]شُمار-	----	ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥
جَیسی بھُوکھ ہوءِ ابھ انّترِ تُونّ سمرتھُ سچُ دیوݨہار --1--	----	ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥
اےَ جی جپُ تپُ سنّجمُ سچُ ادھار --	----	ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥
ہرِ ہرِ نامُ دیہِ سُکھُ پائیئَ تیری بھگتِ بھرے بھنّڈار --1-- رہاءُ --	----	ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥
سُنّن سمادھِ رہہِ لِو لاگے ایکا ایکی سبدُ بِچار --	----	ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥

جلُ تھلُ دھرنِ گگنُ تہ ناہی
آپے آپُ کِیا کرتار --2--

ਜਲੁ ਥਲੁ ਧਰਣਿ ਗਗਨੁ ਤਹ ਨਾਹੀ
ਆਪੇ ਆਪੁ ਕੀਆ ਕਰਤਾਰ ॥੨॥

نا تدِ مائِیا مگنُ ن چھائِیا
نا سُورج چنّد ن جوتِ اپار --

ਨਾ ਤਦਿ ਮਾਇਆ ਮਗਨੁ ਨ ਛਾਇਆ
ਨਾ ਸੂਰਜ ਚੰਦ ਨ ਜੋਤਿ ਅਪਾਰ ॥

سرب دِرسٹِ لوچن ابھ انترِ
ایکا ندرِ سُ ترِبھونْ سار --3--

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ
ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

پونْ پانْی اگنِ تِنِ کِیا
برہما بِسنُ مہیس اکار --

Page#
[504]

ਪਵਣੁ ਪਾਣੀ ਅਗਨਿ ਤਿਨਿ ਕੀਆ
ਬ੍ਰਹਮਾ ਬਿਸਨੁ ਮਹੇਸ ਅਕਾਰ ॥

سربے جاچِک تُونّ پربھُ داتا
داتِ کرے اپُنےَ بیچار --4--

ਸਰਬੇ ਜਾਚਿਕ ਤੂੰ ਪ੍ਰਭੁ ਦਾਤਾ
ਦਾਤਿ ਕਰੇ ਅਪੁਨੈ ਬੀਚਾਰ ॥੪॥

کوٹِ تیتِیس جاچہِ پربھ نائِک
دیدے توٹِ ناہی بھنّڈار --

ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ
ਦੇਦੇ ਤੋਟਿ ਨਾਹੀ ਭੰਡਾਰ ॥

اُونْدھے بھانْڈے کچھُ ن سماوے
سِیدھے انّمرِتُ پرے نِہار --5--

ਊਂਧੈ ਭਾਂਡੈ ਕਛੁ ਨ ਸਮਾਵੈ
ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥

سِدھ سمادھی انترِ جاچہِ
رِدھِ سِدھِ جاچِ کرہِ جیکار --

ਸਿਧ ਸਮਾਧੀ ਅੰਤਰਿ ਜਾਚਹਿ
ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥

جَیسی پِیاس ہوءِ من انترِ
تَیسو جلُ دیوہِ پرکار --6--

ਜੈਸੀ ਪਿਆਸ ਹੋਇ ਮਨ ਅੰਤਰਿ
ਤੈਸੋ ਜਲੁ ਦੇਵਹਿ ਪਰਕਾਰ ॥੬॥

بڑے بھاگ گرُ سیوہِ اپُنا بھیدُ ناہی گردیو مُرار --	----	ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥
تا کءُ کالُ ناہی جمُ جوہےَ بُوجھِ انّترِ سبدُ بیچار --7--	----	ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥
اب تب اورُ ن ماگءُ ہرِپہِ نامُ نرِنّجن دِجےَپِیارِ --	----	ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥
نانک چاتّرِکُ انمّرِت جلُ ماگےَ ہرِ جسُ دِجےَ کِرپا دھارِ --8--2--	----	ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥
گُوجری مہلا[1] 1 -- | [1]محلا-	----	ਗੂਜਰੀ ਮਹਲਾ ੧ ॥
اےَ جی جنمِ مرےَ آوےَ پھُنِ جاوےَ بِنُ گُر گتِ نہی کائی --	----	ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥
گُرمُکھِ پّرانْٹی نامے راتے نامے گتِ پتِ پائی --1--	----	ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥
بھائی رے رام نامِ چِتُ لائی --	----	ਭਾਈ ਰੇ ਰਾਮ ਨਾਮਿ ਚਿਤੁ ਲਾਈ ॥
گُر پرسادی ہرِ پّربھ جاچے اَیسی نام بڈائی --1-- رہاءُ --	----	ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥
اےَ جی بہُتے بھیکھ کرہِ بھِکھِیا کءُ کیتے اُدرُ بھرن کےَ تائی --	----	ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥

بِنُ ہرِ بھگتِ ناہی سُکھُ پّرانی بِنُ گُر گربُ ن جائی --2--	----	ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥
اےَ جی کالُ سدا سِر اُوپرِ ٹھاڈھے جنمِ جنمِ وَیرائی --	----	ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥
ساچےَ سبدِ رتے سے باچے ستِگُر بُوجھ بُجھائی --3--	----	ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥
گُر سرݨائی جوہِ ن ساکےَ دُوتُ ن سکےَ سنّتائی --	----	ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥
اوِگت ناتھ نِرنّجنِ راتے نِربھءُ سِءُ لِو لائی --4--	----	ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥
اےَ جیءُ نامُ دِڑہُ نامے لِو لاوہُ ستِگُر ٹیک ٹِکائی --	----	ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥
جو تِسُ بھاوےَ سوئی کرسی کِرتُ ن میٹِیا جائی --5--	----	ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥
اےَ جی بھاگِ پرے گُر سرݨِ تُمھّاری مےَ اور ن دُوجی بھائی --	----	ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹ੍ਹਾਰੀ ਮੈ ਅਵਰ ਨ ਦੂਜੀ ਭਾਈ ॥
اب تب ایکو ایکُ پُکارءُ آدِ جُگادِ سکھائی --6--	----	ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥

اےَ جی راکھہُ پیج نام اپُنے کی تُجھ ہی سِءُ بنِ آئی --	----	ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥
کرِ کرِپا گُر درسُ دِکھاوہُ ہئُمےَ سبدِ جلائی --7--	----	ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥
اےَ جی کِیا ماگءُ کِچھُ رہےَ ن دِسےَ اِسُ جگ مہِ آئِیا جائی --	----	ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥
نانک نامُ پدارتھُ دِیجےَ ہِردےَ کنّٹھِ بنْائی --8--3--	----	ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥
گُوجری مہلا[1] 1 -- | محلا[1]	----	ਗੂਜਰੀ ਮਹਲਾ ੧ ॥
اےَ جی نا ہم اُتم نیِچ ن مدھم ہرِ سرنْاگتِ ہرِ کے لوگ --	----	ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥
نام رتے کیول بَیراگی سوگ بجوگ بِسرجِت روگ --1--	----	ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥
بھائی رے گُر کِرپا تے بھگتِ ٹھاکُر کی --	----	ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
ستِگُر واکِ ہِردےَ ہرِ نِرملُ نا جم کانْ ن جم کی باکی --1-- رہاءُ --	Page# [505]	ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥

ہرِ گُنڑ رسن روہِ پّربھ سنّگے جو تِسُ بھاوے سہجِ ہری --	----	ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥
بِنُ ہرِ نام بّرِتھا جگِ جیونُ ہرِ بِنُ نِہپھل میک گھری --2--	----	ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥
اے جی کھوٹے ٹھئُر ناہی گھرِ باہرِ نِنّدک گتِ نہی کائی --	----	ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥
روسُ کرے پّربھُ بکھس[1] ن میٹے نِت نِت چڑھے سوائی --3-- | [1]بخش-	----	ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥
اے جی گُر کی داتِ ن میٹے کوئی میرے ٹھاکُرِ آپ دِوائی --	----	ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥
نِنّدک نر کالے مُکھ نِنّدا جِنّہ گُر کی داتِ ن بھائی --4--	----	ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ ਗੁਰ ਕੀ ਦਾਤਿ ਨ ਭਾਈ ॥੪॥
اے جی سرنِ پرے پّربھُ بکھسِ[1] مِلاوے بِلم ن ادھُویا رائی -- | [1]بخشِ-	----	ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥
آند مُولُ ناتھُ سِرِ ناتھا ستِگرُ میلِ مِلائی --5--	----	ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥
اے جی سدا دئِیالُ دئِیا کرِ روِیا گُرمتِ بھّرمنِ چُکائی --	----	ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥

پارسُ بھیٹِ کنّچنُ دھاتُ ہوئی
ستسنّگتِ کی وڈِیائی --6--

ਪਾਰਸੁ ਭੇਟਿ ਕੰਚਨੁ ਧਾਤੁ ਹੋਈ
ਸਤਸੰਗਤਿ ਕੀ ਵਡਿਆਈ ॥੬॥

ہرِ جلُ نِرملُ منُ اِسنانی
مجنُ ستِگرُ بھائی --

ਹਰਿ ਜਲੁ ਨਿਰਮਲੁ ਮਨੁ ਇਸਨਾਨੀ
ਮਜਨੁ ਸਤਿਗੁਰੁ ਭਾਈ ॥

پُنرپِ جنمُ ناہی جن سنّگتِ
جوتی جوتِ مِلائی --7--

ਪੁਨਰਪਿ ਜਨਮੁ ਨਾਹੀ ਜਨ ਸੰਗਤਿ
ਜੋਤੀ ਜੋਤਿ ਮਿਲਾਈ ॥੭॥

تُونّ وڈ پُرکھُ اگنّم تروورُ
ہم پنکھی تُجھ ماہی --

ਤੂੰ ਵਡ ਪੁਰਖੁ ਅਗੰਮ ਤਰੋਵਰੁ
ਹਮ ਪੰਖੀ ਤੁਝ ਮਾਹੀ ॥

نانک نامُ نِرنّجن دِیجےَ
جُگِ جُگِ سبدِ سلاہی[1] --8--4-- |

ਨਾਨਕ ਨਾਮੁ ਨਿਰੰਜਨ ਦੀਜੈ
ਜੁਗਿ ਜੁਗਿ ਸਬਦਿ ਸਲਾਹੀ ॥੮॥੪॥

[1]سلاحی-

گُوجری مہلا[1] 1 گھرُ 4 | [1]محلا-

ਗੁਜਰੀ ਮਹਲਾ ੧ ਘਰੁ ੪

ੴ ستِگُر پرسادِ --

ੴ ਸਤਿਗੁਰ ਪ੍ਰਸਾਦਿ ॥

بھگتِ پریم آرادھِتنّ
سچُ پِیاس پرم ہِتنّ --

ਭਗਤਿ ਪ੍ਰੇਮ ਆਰਾਧਿਤੰ
ਸਚੁ ਪਿਆਸ ਪਰਮ ਹਿਤੰ ॥

بِللاپ بِلل بِننّتیا
سُکھ بھاءِ چِت ہِتنّ --1--

ਬਿਲਲਾਪ ਬਿਲਲ ਬਿਨੰਤੀਆ
ਸੁਖ ਭਾਇ ਚਿਤ ਹਿਤੰ ॥੧॥

جپ من نامُ ہرِ سرنٹی --

ਜਪਿ ਮਨ ਨਾਮੁ ਹਰਿ ਸਰਣੀ ॥

سنّسار ساگر تارِ تارنٹ
رم نام کرِ کرنٹی --1-- رہاءُ --

ਸੰਸਾਰ ਸਾਗਰ ਤਾਰਿ ਤਾਰਣ
ਰਮ ਨਾਮ ਕਰਿ ਕਰਣੀ ॥੧॥ ਰਹਾਉ ॥

اے من مِرت سُبھ چِنّتن گُر سبدِ ہرِ رمݨّ --	----	ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥
مت تتُ گیانّ کلیاݨ نِدھانّ ہرِ نام منِ رمݨّ --2--	----	ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥
چل چِت وِت بھّرما بھّرمن جگُ موہ مگن ہِتن --	----	ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥
تھِرُ نامُ بھگتِ دِڑنّ متی گُر واکِ سبد رتن --3--	----	ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥
بھرماتِ بھرمُ ن چُوکئی جگُ جنمِ بیادھِ کھپن --	----	ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥
استھانُ ہرِ نہکیولن ستِ متی نام تپن --4--	----	ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥
اِہُ جگُ موہ ہیت بِیاپِتن دُکھُ ادھِک جنم مرݨّ --	----	ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥
بھجُ سرݨِ ستِگُر اُوبرہِ ہرِ نام رِد رمݨّ --5--	----	ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥
گُرمتِ نہچل منِ منُ منّ سہج بیچارن --	----	ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥

سوٗ منُ نِرملُ جِتُ ساچُ انّترِ گِیان رتنُ سارنّ --6--	----	ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥
بھےَ بھاءِ بھگتِ ترُ بھوجلُ منا چِتُ لاءِ ہرِ چرݨی --	----	ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥
ہرِ نامُ ہِردے پوِتّرُ پاونُ اِہُ سرِیرُ تءُ سرݨی --7--	Page# [506]	ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥
لب لوبھ لہرِ نوارݨنّ ہرِ نام راسِ منّ --	----	ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥
منُ مارِ تُہی نِرنّجنا کہُ نانکا سرنّ --8--1--5--	----	ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥
گُوجری مہلا[1] 3 گھرُ 1 | [1]محلا-	----	ਗੂਜਰੀ ਮਹਲਾ ੩ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
نِرتِ کری اِہُ منُ نچائی --	----	ਨਿਰਤਿ ਕਰੀ ਇਹੁ ਮਨੁ ਨਚਾਈ ॥
گُر پرسادی آپُ گوائی --	----	ਗੁਰ ਪਰਸਾਦੀ ਆਪੁ ਗਵਾਈ ॥
چِتُ تھِرُ راکھےَ سو مُکتِ ہووےَ جو اِچھی سوئی پھلُ پائی --1--	----	ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥
ناچُ رے من گُر کےَ آگےَ --	----	ਨਾਚੁ ਰੇ ਮਨ ਗੁਰ ਕੈ ਆਗੈ ॥
گُر کےَ بھاݨےَ ناچہِ تا سُکھُ پاوہِ انّتے جم بھءُ بھاگےَ -- رہاءُ --	----	ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥

آپِ نچائے سو بھگتُ کہیٔے آپݨا پیارُ آپِ لائے --	----	ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ ॥
آپے گاوے آپِ سُݨاوے اِس من اندھے کءُ مارگِ پائے --2--	----	ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥
اندِنُ ناچے سکتِ نِوارے سِو گھرِ نِید ن ہوئی --	----	ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥
سکتی گھرِ جگتُ سُوتا ناچے ٹاپے اورو گاوے منمُکھِ بھگتِ ن ہوئی --3--	----	ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥੩॥
سُرِ نر وِرتِ پکھِ کرمی ناچے مُنِ جن گِیان بیچاری --	----	ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥
سِدھ سادھِک لِو لاگی ناچے جِن گُرمُکھِ بُدھِ وِیچاری --4--	----	ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥
کھنّڈ برہمنّڈ ترے گُݨ ناچے جِن لاگی ہرِ لِو تُماری --	----	ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ ॥
جیء جنّت سبھے ہی ناچے ناچہِ کھاݨی چاری --5--	----	ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥

جو تُدھُ بھاوہِ سیئی ناچہِ جِن گُرمُکھِ سبدِ لِو لائے ــ ــ	----	ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥
سے بھگت سے تتُ گِیانی جِن کءُ ہُکمُ[1] منائے ــ ــ6ــ ــ | [1]حکم۔	----	ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥
ایہا بھگتِ سچے سِءُ لِو لاگَے بِنُ سیوا بھگتِ ن ہوئی ــ ــ	----	ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥
جِیوتُ مرَے تا سبدُ بیچارَے تا سچُ پاوَے کوئی ــ ــ7ــ ــ	----	ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥
ماِئیا کےَ ارتھِ بہُتُ لوک ناچے کو وِرلا تتُ بیچاری ــ ــ	----	ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ ॥
گُر پرسادی سوئی جنُ پائے جِن کءُ کِرّپا تُماری ــ ــ8ــ ــ	----	ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥
اِکُ دمُ ساچا وِیسرَے سا ویلا بِرتھا جاءِ ــ ــ	----	ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥
ساہِ ساہِ سدا سمالیئَ آپے بکھسے[1] کرے رجاءِ[2] ــ ــ9ــ ــ | [1]بخشے۔ [2]رضاءِ۔	----	ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥
سیئی ناچہِ جو تُدھُ بھاوہِ جِ گُرمُکھِ سبدُ وِیچاری ــ ــ	----	ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ ॥

کہُ نانک سے سہج سُکھُ پاوہِ جِن کءُ ندرِ تُماری --10--1--6--	----	ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥
گُوجری مہلا[1] 4 گھرُ 2 | محلا[1]-	----	ਗੂਜਰੀ ਮਹਲਾ ੪ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
ہرِ بِنُ جِیئرا رہِ ن سکےَ جِءُ بالکُ کھِیر ادھاری --	----	ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥
اگم اگوچر پربھُ گُرمُکھِ پائیئےَ اپُنے ستِگُر کےَ بلِہاری --1--	----	ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥
من رے ہرِ کیِرتِ ترُ تاری --	----	ਮਨ ਰੇ ਹਰਿ ਕੀਰਤਿ ਤਰੁ ਤਾਰੀ ॥
گُرمُکھِ نامُ انمرِت جلُ پائیئےَ جِن کءُ کرِپا تُماری -- رہاءُ --	----	ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥
سنک سننّدن نارد مُنِ سیوہِ اندِنُ جپت رہہِ بنواری --	Page# [507]	ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥
سرݨاگتِ پرہلاد جن آئے تِن کی پیَج سواری --2--	----	ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥
الکھ نِرنّجنُ ایکو ورتےَ ایکا جوتِ مُراری --	----	ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥
سبھِ جاچِک تُو ایکو داتا ماگہِ ہاتھ پساری --3--	----	ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

بھگت جنا کی اُوتم باݨی
گاوہِ اکتھ کتھا نِت نِیاری --

ਭਗਤ ਜਨਾ ਕੀ ਉਤਮ ਬਾਣੀ
ਗਾਵਹਿ ਅਕਥ ਕਥਾ ਨਿਤ ਨਿਆਰੀ ॥

سپھل جنمُ بھِئیا تِن کیرا
آپ ترے کُل تاری --4--

ਸਫਲ ਜਨਮੁ ਭਇਆ ਤਿਨ ਕੇਰਾ
ਆਪਿ ਤਰੇ ਕੁਲ ਤਾਰੀ ॥੪॥

منمُکھ دُبِدھا دُرمتِ بِیاپے
جِن انّترِ موہ گُباری[1] -- | [1]غُباری-

ਮਨਮੁਖ ਦੁਬਿਧਾ ਦੁਰਮਤਿ ਬਿਆਪੇ
ਜਿਨ ਅੰਤਰਿ ਮੋਹ ਗੁਬਾਰੀ ॥

سنّت جنا کی کتھا ن بھاوےَ
اوءِ ڈُوبے سݨُ پرواری --5--

ਸੰਤ ਜਨਾ ਕੀ ਕਥਾ ਨ ਭਾਵੈ
ਓਇ ਡੂਬੇ ਸਣੁ ਪਰਵਾਰੀ ॥੫॥

نِنّدکُ نِنّدا کرِ ملُ دھووےَ
اوہُ ملبھکھُ مائِیادھاری --

ਨਿੰਦਕੁ ਨਿੰਦਾ ਕਰਿ ਮਲੁ ਧੋਵੈ
ਓਹੁ ਮਲਭਖੁ ਮਾਇਆਧਾਰੀ ॥

سنّت جنا کی نِنّدا وِیاپے
نا اُروارِ ن پاری --6--

ਸੰਤ ਜਨਾ ਕੀ ਨਿੰਦਾ ਵਿਆਪੇ
ਨਾ ਉਰਵਾਰਿ ਨ ਪਾਰੀ ॥੬॥

ایہُ پرپنّچُ کھیلُ کِیا سبھُ کرتےَ
ہرِ کرتےَ سبھ کل دھاری --

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ
ਹਰਿ ਕਰਤੈ ਸਭ ਕਲ ਧਾਰੀ ॥

ہرِ ایکو سُوتُ ورتےَ جُگ انّترِ
سُوتُ کھِنّچے ایکنّکاری --7--

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ
ਸੂਤੁ ਖਿੰਚੈ ਏਕੰਕਾਰੀ ॥੭॥

رسنِ رسنِ رسِ گاوہِ ہرِ گُݨ
رسنا ہرِ رسُ دھاری --

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ
ਰਸਨਾ ਹਰਿ ਰਸੁ ਧਾਰੀ ॥

نانکؑ ہرِ بِنُ اورُ ن ماگ ءُ ہرِ رس پّرِیتِ پیاری ــ8ــ1ــ7ــ	----	ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥
گُوجری مہلا[1] 5 گھرُ 2 | [1]محلا۔	----	ਗੂਜਰੀ ਮਹਲਾ ੫ ਘਰੁ ੨
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
راجن مہِ تُوںّ راجا کہِیئہِ بھُومن مہِ بھُوما ــ	----	ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥
ٹھاکر مہِ ٹھکُرائی تیری کومن[1] سِرِ کوما[2] ــ1ــ | [1]قومن۔ [2]قوما۔	----	ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥
پِتا میرو بڈو دھنی اگما ــ	----	ਪਿਤਾ ਮੇਰੋ ਬਡੋ ਧਨੀ ਅਗਮਾ ॥
اُستتِ کون کرِیجےَ کرتے پیکھِ رہے بِسما ــ1ــ رہاءُ ــ	----	ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥
سُکھِیئن مہِ سُکھِیا تُوںّ کہِیئہِ داتن سِرِ داتا ــ	----	ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥
تیجن مہِ تیجونّسی کہِیئہِ رسِیئن مہِ راتا ــ2ــ	----	ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥
سُورن مہِ سُورا تُوںّ کہِیئہِ بھوگن مہِ بھوگی ــ	----	ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥
گرّستن مہِ تُوںّ بڈو گرِہستی جوگن مہِ جوگی ــ3ــ	----	ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥

کرتن مہِ توُنّ کرتا کہِیئہِ آچارن مہِ آچاری ۔۔	----	ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥
ساہن مہِ توُنّ ساچا ساہا واپارن مہِ واپاری ۔۔4۔۔	----	ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥
دربارن مہِ تیرو دربارا سرن پالن ٹِیکا ۔۔	----	ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥
لکھِمی کیتک گنی ن جائیئَ گنِ ن سکءُ سِیکا ۔۔5۔۔	----	ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥
نامن مہِ تیرو پّربھ ناما گِیانن مہِ گِیانی ۔۔	----	ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥
جُگتن مہِ تیری پّربھ جُگتا اِسنانن مہِ اِسنانی ۔۔6۔۔	----	ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥
سِدھن مہِ تیری پّربھ سِدھا کرمن سِرِ کرما ۔۔	----	ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥
آگِیا مہِ تیری پّربھ آگِیا ہُکمن[1] سِرِ ہُکما[2] ۔۔7۔۔ | [1]حُکمن۔ [2]حُکما۔	----	ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥
جِءُ بولاوہِ تِءُ بولہ سُیامی کُدرتِ[1] کون ہماری ۔۔ | [1]قُدرتِ۔	Page# [508]	ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥

سادھسنّگِ نانک جسُ گائیو جو پّربھ کی اتِ پیاری --8--1--8--	ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥
گُوجری مہلا[1] 5 گھرُ 4 | محلا[1]	ਗੂਜਰੀ ਮਹਲਾ ੫ ਘਰੁ ੪
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
ناتھ نرہر دِین بنّدھو پتت پاون دیو --	ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥
بھےَ ترّاس ناس کرِپال گُنڑ نِدھِ سپھل سُیامی سیو --1--	ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥
ہرِ گوپال گُر گوبِنّد --	ਹਰਿ ਗੋਪਾਲ ਗੁਰ ਗੋਬਿੰਦ ॥
چرنڑ سرنڑ دئِیال کیسو تارِ جگ بھو سِنّدھ --1-- رہاءُ --	ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥
کام کّرودھ ہرن مد موہ دہن مُرارِ من مکرنّد --	ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥
جنم مرنڑ نِوارِ دھرنڑیِدھر پتِ راکھُ پرماننّد --2--	ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥
جلت انِت ترنّگ مائِیا گُر گیان ہرِ رد منّت --	ਜਲਤ ਅਨਿਤ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥
چھیدِ اہنّبُدھِ کرُنڑا مےَ چِنّت میٹِ پُرکھ اننّتُ --3--	ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤੁ ॥੩॥

سِمرِ سمرتھ پل مہُورت پّربھ دھِیانُ سہج سمادھِ --	----	ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥
دِین دئِیال پّرسنّن پوُرن جاچیِئےَ رج سادھ --4--	----	ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥
موہ مِتھن دُرنّت آسا باسنا بِکار --	----	ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥
رکھُ دھرم بھرم بِدارِ من تے اُدھرُ ہرِ نِرنّکار --5--	----	ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥
دھناڈھِ آڈھِ بھنّڈار ہرِ نِدھِ ہوت جِنا ن چیِر --	----	ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥
کھل مُگدھ مُوڑ کٹاکھّي سّرِیدھر بھۓ گُن متِ دھیِر --6--	----	ਖਲ ਮੁਗਧ ਮੂੜ ਕਟਾਖ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥
جِیون مُکت جگدِیس جپِ من دھارِ رِد پرتیِتِ --	----	ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥
جیء دئِیا مئِیا سربتّر رمنّ پرم ہنّسہ رِیت --7--	----	ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥
دیت درسنُ سّرون ہرِ جسُ رسن نام اُچار --	----	ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥

انگ سنّگ بھگوان پرسن
پّربھ نانکؔ پتِت اُدھار
5--2--1--1--5--2--1--8--
--7

ਅੰਗ ਸੰਗ ਭਗਵਾਨ ਪਰਸਨ
ਪ੍ਰਭ ਨਾਨਕ ਪਤਿਤ ਉਧਾਰ
॥੮॥੧॥੨॥੫॥੧॥੧॥੨॥੫੭॥

گُوجری کی وار مہلا[1] 3 | [1]محلا

ਗੂਜਰੀ ਕੀ ਵਾਰ ਮਹਲਾ ੩

سِکنّدر بِراہِم کی وار کی دھُنی گائُنی

ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

سلوکُ م: 3 --

ਸਲੋਕੁ ਮਃ ੩ ॥

اِہُ جگتُ ممتا مُیا
جیوݨ کی بِدھِ ناہِ --

ਇਹੁ ਜਗਤੁ ਮਮਤਾ ਮੁਆ
ਜੀਵਣ ਕੀ ਬਿਧਿ ਨਾਹਿ ॥

گُر کے بھاݨےَ جو چلےَ
تاں جیوݨ پدوی پاہِ --

ਗੁਰ ਕੈ ਭਾਣੈ ਜੋ ਚਲੈ
ਤਾਂ ਜੀਵਣ ਪਦਵੀ ਪਾਹਿ ॥

اوءِ سدا سدا جن جیوتے
جو ہرِ چرݨی چِتُ لاہِ --

ਓਇ ਸਦਾ ਸਦਾ ਜਨ ਜੀਵਤੇ
ਜੋ ਹਰਿ ਚਰਣੀ ਚਿਤੁ ਲਾਹਿ ॥

نانکؔ ندری مݨ وسےَ
گُرمُکھِ سہج سماہِ --1--

ਨਾਨਕ ਨਦਰੀ ਮਨਿ ਵਸੈ
ਗੁਰਮੁਖਿ ਸਹਜਿ ਸਮਾਹਿ ॥੧॥

م: 3 --

ਮਃ ੩ ॥

اندرِ سہسا دُکھُ ہے
آپےَ سِرِ دھنّدھےَ مار --

ਅੰਦਰਿ ਸਹਸਾ ਦੁਖੁ ਹੈ
ਆਪੈ ਸਿਰਿ ਧੰਧੈ ਮਾਰ ॥

دُوجےَ بھاءِ سُتے کبہِ ن جاگہِ مائِیا موہ پِیار --	----	ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥
نامُ ن چیتہِ سبدُ ن وِیچارہِ اِہُ منمُکھ کا آچارُ --	----	ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥
ہرِ نامُ ن پائِیا جنمُ بِرتھا گوائِیا نانک جمُ مارِ کرے کھُیار[1] --2--	Page# [509]	ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
پئُڑی --	----	ਪਉੜੀ ॥
آپڻا آپُ اُپائِئونُ تدہُ ہورُ ن کوئی --	----	ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥
متا مسُورتِ آپِ کرے جو کرے سُ ہوئی --	----	ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥
تدہُ آکاسُ ن پاتالُ ہےَ نا ترّےَ لوئی --	----	ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥
تدہُ آپے آپِ نِرنّکارُ ہےَ نا اوپتِ ہوئی --	----	ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥
جِءُ تِسُ بھاوےَ تِوےَ کرے تِسُ بِنُ اورُ ن کوئی --1--	----	ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥
سلوکُ م: 3 --	----	ਸਲੋਕੁ ਮਃ ੩ ॥

[1] خُیار

ساہِبُ[1] میرا سدا ہےَ دِسےَ سبدُ کماءِ ۔۔ | [1]صاحِبُ۔	----	ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
اوہُ اُہانْی کدے ناہِ نا آوےَ نا جاءِ ۔۔	----	ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
سدا سدا سو سیوِئےَ جو سبھ مہِ رہےَ سماءِ ۔۔	----	ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
اورُ دُوجا کِءُ سیوِئےَ جنّمےَ تےَ مرِ جاءِ ۔۔	----	ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
نِہپھلُ تِن کا جیوِیا جِ کھسمُ[1] ن جانْہِ آپنْا اوری کِءُ چِتُ لاءِ ۔۔ | [1]خصمُ۔	----	ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
نانک ایوَ ن جاپئی کرتا کیتی دےءِ سجاءِ[1] ۔۔1۔۔ | [1]سزاءِ۔	----	ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥
م: 3 ۔۔	----	ਮਃ ੩ ॥
سچا نامُ دھِیائیئےَ سبھو ورتےَ سچُ ۔۔	----	ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥
نانک ہُکمُ[1] بُجھِ پروانْ ہوءِ تا پھلُ پاوےَ سچُ ۔۔ | [1]حُکمُ۔	----	ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

کتھنی بدنی کرتا پھِرے ہُکمے[1] مُول ن بُجھئی انّدھا کچُ نِکَچُ --2-- | حُکمے[1]	----	ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥
پئُڑی --	----	ਪਉੜੀ ॥
سنّجوگُ وِجوگُ اُپائِئونُ سّرِسٹی کا مُولُ رچائِیا --	----	ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥
ہُکمی[1] سّرِسٹِ ساجِیئنُ جوتی جوتِ مِلائِیا -- | حُکمی[1]	----	ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥
جوتی ہُونّ سبھُ چانٹا ستِگُرِ سبدُ سُنٹائِیا --	----	ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥
بّرہما بِسنُ مہیسُ تّرے گُنٹ سِرِ دھنّدھے لائِیا --	----	ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥
مائِیا کا مُولُ رچائِئونُ تُرِییا سُکھُ پائِیا --2--	----	ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥
سلوکُ م: 3 --	----	ਸਲੋਕੁ ਮਃ ੩ ॥
سو جپُ سو تپُ جِ ستِگُر بھاوَے --	----	ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥
ستِگُر کَے بھاٹئَے وڈِیائی پاوَے --	----	ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

نانک آپُ چھوڈِ گُر ماہِ سماوے --1--	----	ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥
م: 3 --	----	ਮਃ ੩ ॥
گُر کی سِکھ کو وِرلا لیوے --	----	ਗੁਰ ਕੀ ਸਿਖ ਕੋ ਵਿਰਲਾ ਲੇਵੈ ॥
نانک جِسُ آپِ وڈِیائی دیوے --2--	----	ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥
پئُڑی --	----	ਪਉੜੀ ॥
مائِیا موہُ اگیانُ ہے بِکھمُ اتِ بھاری --	----	ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥
پتھر پاپ بہُ لدِیا کِءُ ترِیئے تاری --	----	ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥
اندِنُ بھگتی رتیا ہرِ پارِ اُتاری --	----	ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥
گُر سبدی منُ نِرملا ہئُمےَ چھڈِ وِکاری --	----	ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥
ہرِ ہرِ نامُ دھِیائیئے ہرِ ہرِ نِستاری --3--	----	ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥
سلوکُ --	----	ਸਲੋਕੁ ॥
کبیر مُکتِ دُیارا سنگُڑا رائی دسوے بھاءِ --	----	ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

مَنُ تءُ مَیگلُ ہوءِ رہا نِکسِیا کِءُ کرِ جاءِ --	----	ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥
اَیسا ستِگُرُ جے ملَے تُٹھا کرے پساءُ --	----	ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
مُکتِ دُیارا موکلا سہجے آوءُ جاءُ --1--	----	ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥
م: 3 --	----	ਮਃ ੩ ॥
نانکُ مُکتِ دُیارا اتِ نِیکا نانْہا ہوءِ سُ جاءِ --	----	ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹਾ ਹੋਇ ਸੁ ਜਾਇ ॥
ہئُمےَ منُ استھولُ ہے کِءُ کرِ وِچُ دے جاءِ --	----	ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥
ستِگر ملِۓ ہئُمےَ گئی جوتِ رہی سبھ آءِ --	----	ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥
اِہُ جیءُ سدا مُکتُ ہے سہجے رہِیا سماءِ --2--	Page# [510]	ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥
پئُڑی --	----	ਪਉੜੀ ॥
پْربھِ سنّسارُ اُپاءِ کےَ وسِ آپنٔےَ کیتا --	----	ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

گنتےَ پرَبھُو ن پائیےَ
دُوجےَ بھرمیتا --

ਗਣਤੈ ਪ੍ਰਭੂ ਨ ਪਾਈਐ
ਦੂਜੈ ਭਰਮੀਤਾ ॥

ستِگُر مِلِۓ جیوتُ مرےَ
بُجھِ سچِ سمیتا --

ਸਤਿਗੁਰ ਮਿਲਿਐ ਜੀਵਤੁ ਮਰੈ
ਬੁਝਿ ਸਚਿ ਸਮੀਤਾ ॥

سبدے ہئُمےَ کھوئیےَ
ہرِ میلِ مِلیتا --

ਸਬਦੇ ਹਉਮੈ ਖੋਈਐ
ਹਰਿ ਮੇਲਿ ਮਿਲੀਤਾ ॥

سبھ کِچھُ جانۓَ کرے آپِ
آپے وِگسیتا --4--

ਸਭ ਕਿਛੁ ਜਾਣੈ ਕਰੇ ਆਪਿ
ਆਪੇ ਵਿਗਸੀਤਾ ॥੪॥

سلوکُ م: 3 --

ਸਲੋਕੁ ਮਃ ੩ ॥

ستِگُر سِءُ چِتُ ن لائِئو
نامُ ن وسِئو منِ آءِ --

ਸਤਿਗੁਰ ਸਿਉ ਚਿਤੁ ਨ ਲਾਇਓ
ਨਾਮੁ ਨ ਵਸਿਓ ਮਨਿ ਆਇ ॥

دھرِگُ اِویہا جیوِیا
کِیا جُگ مہِ پائِیا آءِ --

ਧ੍ਰਿਗੁ ਇਵੇਹਾ ਜੀਵਿਆ
ਕਿਆ ਜੁਗ ਮਹਿ ਪਾਇਆ ਆਇ ॥

مائِیا کھوٹی راسِ ہےَ
ایک چسے مہِ پاجُ لہِ جاءِ --

ਮਾਇਆ ਖੋਟੀ ਰਾਸਿ ਹੈ
ਏਕ ਚਸੇ ਮਹਿ ਪਾਜੁ ਲਹਿ ਜਾਇ ॥

ہتھہُ چھُڑکی تنُ سیاہُ ہوءِ
بدنُ جاءِ کُملاءِ --

ਹਥਹੁ ਛੁੜਕੀ ਤਨੁ ਸਿਆਹੁ ਹੋਇ
ਬਦਨੁ ਜਾਇ ਕੁਮਲਾਇ ॥

جِن ستِگُر سِءُ چِتُ لائِیا
تِنّ٘ہ سُکھُ وسِیا منِ آءِ --

ਜਿਨ ਸਤਿਗੁਰ ਸਿਉ ਚਿਤੁ ਲਾਇਆ
ਤਿਨ੍ ਸੁਖੁ ਵਸਿਆ ਮਨਿ ਆਇ ॥

ہرِ نامُ دھیاوہِ رنگ سِءُ ہرِ نامِ رہے لِو لاءِ --	----	ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
نانکؔ ستِگر سو دھنُ سئُپیا جِ جیء مہِ رہِیا سماءِ --	----	ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
رنّگُ تِسےَ کءُ اگلا ونّنی چڑھےَ چڑاءِ --1--	----	ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥
م: 3 --	----	ਮਃ ੩ ॥
مائِیا ہوئی ناگنی جگتِ رہی لپٹاءِ --	----	ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
اِس کی سیوا جو کرے تِس ہی کءُ پھِرِ کھاءِ --	----	ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
گُرمُکھِ کوئی گارڑُو تِنِ ملِ دلِ لائی پاءِ --	----	ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
نانک سیئی اُبرے جِ سچِ رہے لِو لاءِ --2--	----	ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥
پئُڑی --	----	ਪਉੜੀ ॥
ڈھاڈھی کرے پُکار پّربھُو سُنائِسی --	----	ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

اندّرِ دھِیرک ہوءِ پُورا پائِسی --	----	ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥
جو دھُرِ لِکھِیا لیکھُ سے کرم کمائِسی --	----	ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
جا ہووے کھسمُ[1] دئِیالُ تا مہلُ[2] گھرُ پائِسی -- | [1]خصمُ- [2]محلُ-	----	ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥
سو پّربھُ میرا اتِ وڈا گُرمُکھِ میلائِسی --5--	----	ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥
سلوک م: 3 --	----	ਸਲੋਕ ਮਃ ੩ ॥
سبھنا کا سہُ ایکُ ہےَ سد ہی رہےَ ہجُورِ[1] -- | [1]حضُورِ-	----	ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥
نانک ہُکمُ[1] ن منّنئی تا گھر ہی اندّرِ دُورِ -- | [1]حُکمُ-	----	ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ہُکمُ[1] بھی تِنّہا منائِسی جِنّہ کءُ ندرِ کرےءِ -- | [1]حُکمُ-	----	ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥
ہُکمُ[1] منّنِ سُکھُ پائِیا پّریم سُہاگݨِ ہوءِ --1-- | [1]حُکمُ-	----	ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥
م: 3 --	----	ਮਃ ੩ ॥

رَینڑِ سبائی جلِ مُئی کنّت ن لائئو بھاءُ --	ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥
نانکُ سُکھِ وسنِ سوہاگنڑیں[1] جِنّہ پیارا پُرکھُ ہرِ راءُ --2--	ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ ਪਿਆਰਾ ਪੁਰਖੁ ਹਰਿ ਰਾਉ ॥੨॥
پئُڑی --	ਪਉੜੀ ॥
سبھُ جگُ پھِرِ مےَ دیکھیا ہرِ اِکو داتا --	ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
اُپاءِ کِتےَ ن پائیئےَ ہرِ کرم بِدھاتا --	ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
گُر سبدی ہرِ منِ وسےَ ہرِ سہجے جاتا --	ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
اندرہُ ترِسنا اگنِ بُجھی ہرِ انّمرِت سرِ ناتا --	ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
وڈی وڈِیائی وڈّے کی گُرمُکھِ بولاتا --6--	ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥
سلوکُ م: 3 --	ਸਲੋਕੁ ਮਃ ੩ ॥
کائِیا ہنّس کِیا پرِیت ہے جِ پئِیا ہی چھڈِ جاءِ --	ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

[1] سوہاگنڑیں-

ایس نوٗ کوڑُ بولِ کِ کھوالیۓَ جِ چلدِیا نالِ ن جاۓِ --	----	ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
کائِیا مِٹی انّدھُ ہےَ پئُنٔے پُچھُ جاۓِ --	Page# [511]	ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥
ہءُ تا مائِیا موہِیا پھِرِ پھِرِ آوا جاۓِ --	----	ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
نانک ہُکمُ[1] ن جاتو کھسم[2] کا جِ رہا سچِ سماۓِ --1-- | [1]ہُکمُ- [2]خصم-	----	ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥
م: 3 --	----	ਮਃ ੩ ॥
ایکو نِہچل نام دھنُ ہورُ دھنُ آوےَ جاۓِ --	----	ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥
اِسُ دھن کءُ تسکرُ جوہِ ن سکئی نا اوُچکا لےَ جاۓِ --	----	ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥
اِہُ ہرِ دھنُ جیئےَ سیتی روِ رہِیا جیئےَ نالے جاۓِ --	----	ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥
پوُرے گُر تے پائیۓَ منمُکھِ پلےَ ن پاۓِ --	----	ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥
دھنُ واپاری نانکا جِنّہا نام دھنُ کھٹِیا آۓِ --2--	----	ਧਨੁ ਵਾਪਾਰੀ ਨਾਨਕਾ ਜਿਨ੍ਹਾ ਨਾਮ ਧਨੁ ਖਟਿਆ ਆਇ ॥੨॥

پئُڑی --	----	ਪਉੜੀ ॥
میرا ساہِبُ[1] اتِ وڈا سچُ گہِر گنّبھِیرا -- | صاحِبُ[1]-	----	ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥
سبھُ جگُ تِس کےَ وِس ہےَ سبھُ تِس کا چِیرا --	----	ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥
گُر پرسادی پائیئےَ نِہچلُ دھنُ دھِیرا --	----	ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥
کِرپا تے ہرِ منِ وسےَ بھیٹےَ گُرُ سُورا --	----	ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥
گُݨونّتی سالاہِیا[1] سدا تھِرُ نِہچلُ ہرِ پُورا --7-- | سالاحِیا[1]-	----	ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥
سلوکُ م: 3 --	----	ਸਲੋਕੁ ਮਃ ੩ ॥
دھ٘رِگُ تِنّہا دا جِیوِیا جو ہرِ سُکھُ پرہرِ تیاگدے دُکھُ ہئُمےَ پاپ کماءِ --	----	ਧ੍ਰਿਗੁ ਤਿਨ੍ਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥
منمُکھ اگیانی مائِیا موہِ وِیاپے تِنّہ بُوجھ ن کائی پاءِ --	----	ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ ਬੂਝ ਨ ਕਾਈ ਪਾਇ ॥
ہلتِ پلتِ اوءِ سُکھُ ن پاوہِ انّتِ گۓ پچھُتاءِ --	----	ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥

گُر پرسادی کو نامُ دھِیائے تِس ہئُمےَ وِچہُ جاءِ --	----	ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥
نانک جِسُ پُورب ہووے لِکھیا سو گُر چرنٔی آءِ پاءِ --1--	----	ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥
م: 3 --	----	ਮਃ ੩ ॥
منمُکھ اُودھا کئُلُ ہےَ نا تِس بھگتِ ن ناءُ --	----	ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥
سکتی اندرِ ورتدا کُوڑُ تِس کا ہے اُپاءُ --	----	ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥
تِس کا اندرُ چِتُ ن بھِجئی مُکھِ پھیکا آلاءُ --	----	ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥
اوءِ دھرمِ رلاۓ نا رلنّہِ اونا اندّرِ کُوڑُ سُیاءُ --	----	ਓਇ ਧਰਮਿ ਰਲਾਏ ਨਾ ਰਲਨਿ੍ ਓਨਾ ਅੰਦਰਿ ਕੂੜੁ ਸੁਆਉ ॥
نانک کرتےَ بنٔت بنٔائی منمُکھ کُوڑ بولِ بولِ ڈُبے گُرمُکھِ ترے جپ ہرِ ناءُ --2--	----	ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥
پئُڑی --	----	ਪਉੜੀ ॥
بِنُ بُوجھے وڈا پھیرُ پئِیا پھِرِ آوے جائی --	----	ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥

سِتگُر کی سیوا ن کِیتیا انّتِ گئِیا پچھُتائی ۔۔	----	ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥
آپݨی کِرپا کرے گُرُ پائیئےَ وِچہُ آپُ گوائی ۔۔	----	ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥
تّرِسنا بھُکھ وِچہُ اُترےَ سُکھُ وسےَ منِ آئی ۔۔	----	ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥
سدا سدا سالاہیئےَ[1] ہِردےَ لِو لائی ۔۔8۔۔ | [1]سالاحیئےَ۔	----	ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥
سلوکُ م: 3 ۔۔	----	ਸਲੋਕੁ ਮਃ ੩ ॥
جِ سِتگُرُ سیوے آپݨا تِس نو پُوجے سبھُ کوءِ ۔۔	----	ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥
سبھنا اُپاوا سِرِ اُپاءُ ہےَ ہرِ نامُ پراپتِ ہوءِ ۔۔	----	ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥
انّترِ سِیتل ساتِ وسےَ جپ ہِردےَ سدا سُکھُ ہوءِ ۔۔	----	ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥
انّمرِتُ کھاݨا انّمرِتُ پیَنّݨا نانکؒ نامُ وڈائی ہوءِ ۔۔1۔۔	----	ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥
م: 3 ۔۔	----	ਮਃ ੩ ॥

اے من گُر کی سِکھ سُڻِ ہرِ پاوہِ گُڻی ندھانُ --	----	ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥
ہرِ سُکھداتا منِ وسےَ ہئُمےَ جاءِ گُمانُ --	Page# [512]	ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥
نانک ندری پائیئےَ تا اندِنُ لاگےَ دھِیانُ --2--	----	ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥
پئُڑی --	----	ਪਉੜੀ ॥
ست سنّتوکھُ سبھُ سچُ ہےَ گُرمُکھِ پوِتا --	----	ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥
اندرہُ کپٹُ وِکارُ گئِیا منُ سہجے جِتا --	----	ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥
تہ جوتِ پرّگاسُ اننّد رسُ اگِیانُ گوِتا --	----	ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥
اندِنُ ہرِ کے گُڻ روےَ گُڻ پرگٹُ کِتا --	----	ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥
سبھنا داتا ایکُ ہے اِکو ہرِ مِتا --9--	----	ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥
سلوکُ م: 3 --	----	ਸਲੋਕੁ ਮਃ ੩ ॥

بّرہمُ بِنّدے سو بّراہمنُ کہیِئَے جِ اندِنُ ہرِ لو لاۓ --	----	ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥
ستِگُر پُچھےَ سچُ سنّجمُ کماوے ہئُمےَ روگُ تِسُ جاۓ --	----	ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥
ہرِ گُݨ گاوے گُݨ سنّگرہے جوتی جوتِ مِلاۓ --	----	ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥
اِسُ جُگ مہِ کو وِرلا بّرہم گِیانی جِ ہئُمےَ میٹِ سماۓ --	----	ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥
نانک تِس نو مِلِیا سدا سُکھُ پائیِئَے جِ اندِنُ ہرِ نامُ دھِیاۓ --1--	----	ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥
م: 3 --	----	ਮਃ ੩ ॥
انّترِ کپٹُ منمُکھ اگِیانی رسنا جھوٹھُ بولاءِ --	----	ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥
کپٹِ کیِتےَ ہرِ پُرکھُ ن بھیِجےَ نِت ویکھےَ سُݨےَ سُبھاءِ --	----	ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥
دوجےَ بھاءِ جاءِ جگُ پربودھے بِکھُ مائِیا موہ سُیاءِ --	----	ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥
اِتُ کمائےَ سدا دُکھُ پاوے جنّمےَ مرے پھِرِ آوے جاءِ --	----	ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥

سہسا مُول ن چُکئی
وِچ وِسٹا پچے پچاءِ --

ਸਹਸਾ ਮੂਲਿ ਨ ਚੁਕਈ
ਵਿਚਿ ਵਿਸਟਾ ਪਚੈ ਪਚਾਇ ॥

جس نوں کرپا کرے میرا سُیامی
تِس گُر کی سِکھ سُنائِ --

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ
ਤਿਸੁ ਗੁਰ ਕੀ ਸਿਖ ਸੁਣਾਇ ॥

ہرِ نامُ دھیاوے ہرِ نامو گاوے
ہرِ نامو انّتِ چھڈاءِ --2--

ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ
ਹਰਿ ਨਾਮੋ ਅੰਤਿ ਛਡਾਇ ॥੨॥

پئُڑی --

ਪਉੜੀ ॥

جِنا ہُکمُ[1] منائِئوں
تے پُورے سنّسارِ -- | [1]حکم-

ਜਿਨਾ ਹੁਕਮੁ ਮਨਾਇਓਨੁ
ਤੇ ਪੂਰੇ ਸੰਸਾਰਿ ॥

ساہِب[1] سیونِہ آپنا
پُورے سبدِ وِیچارِ -- | [1]صاحب-

ਸਾਹਿਬੁ ਸੇਵਨ੍ਹਿ ਆਪਣਾ
ਪੂਰੈ ਸਬਦਿ ਵੀਚਾਰਿ ॥

ہرِ کی سیوا چاکری
سچے سبدِ پیارِ --

ਹਰਿ ਕੀ ਸੇਵਾ ਚਾਕਰੀ
ਸਚੈ ਸਬਦਿ ਪਿਆਰਿ ॥

ہرِ کا مہلُ[1] تِنّھی پائِیا
جِنّہ ہئُمے وِچہُ مارِ -- | [1]محل-

ਹਰਿ ਕਾ ਮਹਲੁ ਤਿਨ੍ਹੀ ਪਾਇਆ
ਜਿਨ੍ਹ ਹਉਮੈ ਵਿਚਹੁ ਮਾਰਿ ॥

نانک گُرمُکھ مِل رہے
جپ ہرِ ناما اُر دھارِ --10--

ਨਾਨਕ ਗੁਰਮੁਖਿ ਮਿਲਿ ਰਹੇ
ਜਪਿ ਹਰਿ ਨਾਮਾ ਉਰ ਧਾਰਿ ॥੧੦॥

سلوکُ م: 3 --

ਸਲੋਕੁ ਮਃ ੩ ॥

گُرمُکھِ دھیان سہج دھُنِ اُپجےَ سچِ نامِ چِتُ لائِیا --	----	ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥
گُرمُکھِ اندِنُ رہےَ رنّگِ راتا ہرِ کا نامُ منِ بھائِیا --	----	ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥
گُرمُکھِ ہرِ ویکھہِ گُرمُکھِ ہرِ بولہِ گُرمُکھِ ہرِ سہجِ رنّگُ لائِیا --	----	ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥
نانک گُرمُکھِ گِیانُ پراپتِ ہووےَ تِمر اگِیانُ ادھیرُ چُکائِیا --	----	ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥
جِس نو کرمُ ہووےَ دھُرِ پُورا تِنِ گُرمُکھِ ہرِ نامُ دھِیائِیا --1--	----	ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥
م: 3 --	----	ਮਃ ੩ ॥
ستِگُرُ جِنا ن سیوِئو سبدِ ن لگو پِیارُ --	----	ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥
سہجے نامُ ن دھِیائِیا کِتُ آئِیا سنّسارِ --	----	ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥
پھِرِ پھِرِ جُونی پائیئےَ وِسٹا سدا کھُیارُ[1] -- | [1]خُیارُ-	----	ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥
کُوڑے لالچِ لگِیا نا اُروارُ ن پارُ --	----	ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥

نانک گُرمُکھِ اُبرے جِ آپِ میلے کرتارِ --2--	Page# [513]	ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥
پئُڑی --	----	ਪਉੜੀ ॥
بھگت سچے دِرِ سوہدے سچے سبدِ رہاۓ --	----	ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥
ہرِ کی پّریتِ تِن اُوپجی ہرِ پّریم کساۓ --	----	ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥
ہرِ رنّگِ رہہِ سدا رنّگِ راتے رسنا ہرِ رسُ پیاۓ --	----	ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥
سپھلُ جنمُ جِنّہی گُرمُکھِ جاتا ہرِ جیءُ رِدے وساۓ --	----	ਸਫਲੁ ਜਨਮੁ ਜਿਨ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥
باجھ گُرُو پھِرے بِللادی دُوجے بھاءِ کھُیاۓ --11--	----	ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥
سلوکُ م: 3 --	----	ਸਲੋਕੁ ਮਃ ੩ ॥
کلجُگ مہِ نامُ نِدھانُ بھگتی کھٹیا ہرِ اُتم پدُ پائیا --	----	ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥
ستِگُر سیوِ ہرِ نامُ منِ وسائیا اندِنُ نامُ دھِیائیا --	----	ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥

وِچے گرِہ گُر بچنِ اُداسی ہئُمے موہُ جلائِیا --	----	ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥
آپِ ترِیا کُل جگتُ ترائِیا دھنّنُ جنیدی مائِیا --	----	ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥
اَیسا ستِگُرُ سوئی پاۓ جِسُ دھُرِ مستکِ ہرِ لِکھِ پائِیا --	----	ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
جن نانک بلِہاری گُر آپنے وِٹہُ جِنِ بھّرمِ بھُلا مارگِ پائِیا --1--	----	ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
م: 3 --	----	ਮਃ ੩ ॥
ترّے گُنڑ مائِیا ویکھِ بھُلے جِءُ دیکھِ دِیپکِ پتنّگ پچائِیا --	----	ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥
پنڈّتِ بھُلِ بھُلِ مائِیا ویکھہِ دِکھا کِنے کِہُ آنِڑ چڑھائِیا --	----	ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥
دُوجے بھاءِ پڑہِ نِت بِکھیا ناوہُ دی کھُیائِیا --	----	ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥
جوگی جنگّم سنّنِیاسی بھُلے اونّھا اہنکّارُ بہُ گربُ ودھائِیا --	----	ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਾ ਅਹੰਕਾਰੁ ਬਹੁ ਗਰਬੁ ਵਧਾਇਆ ॥
چھادنُ بھوجنُ ن لَیہی ست بِھکھیا منہٹھِ جنمُ گوائِیا --	----	ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥

ایتڑِیا وِچہُ سو جنُ سمدھا
جِنِ گُرمُکھِ نامُ دھِیائِیا --

---- ਏਤੜਿਆ ਵਿਚਹੁ ਸੋ ਜਨੁ ਸਮਧਾ
ਜਿਨਿ ਗੁਰਮੁਖਿ ਨਾਮੁ ਧਿਆਇਆ ॥

جن نانک کِس نو آکھِ سُنّائیۓ
جا کردے سبھِ کرائِیا --2--

---- ਜਨ ਨਾਨਕ ਕਿਸ ਨੋ ਆਖਿ ਸੁਣਾਈਐ
ਜਾ ਕਰਦੇ ਸਭਿ ਕਰਾਇਆ ॥੨॥

پئُڑی --

---- ਪਉੜੀ ॥

مائِیا موہُ پریتُ ہےَ
کامُ کرودھُ اہنّکارا --

---- ਮਾਇਆ ਮੋਹੁ ਪਰੇਤੁ ਹੈ
ਕਾਮੁ ਕ੍ਰੋਧੁ ਅਹੰਕਾਰਾ ॥

ایہ جم کی سِرکار ہےَ
اینْہا اُپرِ جم کا ڈنّڈُ کرارا --

---- ਏਹ ਜਮ ਕੀ ਸਿਰਕਾਰ ਹੈ
ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥

منمُکھ جم مگِ پائیئنِّ
جِنّہ دُوجا بھاءُ پیارا --

---- ਮਨਮੁਖ ਜਮ ਮਗਿ ਪਾਈਅਨਿ੍
ਜਿਨ੍ ਦੂਜਾ ਭਾਉ ਪਿਆਰਾ ॥

جم پُرِ بدھے مارِیئنِ
کو سُنئےَ ن پُوکارا --

---- ਜਮ ਪੁਰਿ ਬਧੇ ਮਾਰੀਅਨਿ
ਕੋ ਸੁਣੈ ਨ ਪੂਕਾਰਾ ॥

جِس نو کِرپا کرے تِس گُرُ ملےَ
گُرمُکھِ نِستارا --12--

---- ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ
ਗੁਰਮੁਖਿ ਨਿਸਤਾਰਾ ॥੧੨॥

سلوکُ م: 3 --

---- ਸਲੋਕੁ ਮਃ ੩ ॥

ہئُمےَ ممتا موہنْی
منمُکھا نو گئی کھاءِ --

---- ਹਉਮੈ ਮਮਤਾ ਮੋਹਣੀ
ਮਨਮੁਖਾ ਨੋ ਗਈ ਖਾਇ ॥

جو موہِ دُوجےَ چِتُ لائِدے تِنا وِیاپ رہی لپٹاءِ --	----	ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥
گُر کےَ سبدِ پرجالیئےَ تا ایہ وِچہُ جاءِ --	----	ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥
تنُ منُ ہووےَ اُجلا نامُ وسےَ منِ آءِ --	----	ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
نانک مائِیا کا مارنُّ ہرِ نامُ ہےَ گُرمُکھِ پائِیا جاءِ --1--	----	ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥
م: 3 --	----	ਮਃ ੩ ॥
اِہُ منُ کیتڑِیا جُگ بھرِمیا تھِرُ رہےَ ن آوےَ جاءِ --	----	ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥
ہرِ بھاݨا تا بھرمائِئنُ کرِ پرپنّچُ کھیلُ اُپاءِ --	----	ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥
جا ہرِ بکھسے[1] تا گُر ملےَ استھِرُ رہےَ سماءِ -- | [1] بخشے	----	ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥
نانک من ہی تے منُ مانِیا نا کِچھُ مرےَ ن جاءِ --2--	Page# [514]	ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥
پئُڑی --	----	ਪਉੜੀ ॥

ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥	----	کائِیا کوٹُ اپارُ ہےَ مِلٹا سنّجوگی ـ ـ
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥	----	کائِیا انّدرِ آپِ وسِ رہِیا آپے رس بھوگی ـ ـ
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥	----	آپِ اتیتُ الپتُ ہےَ نِرجوگُ ہرِ جوگی ـ ـ
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥	----	جو تِسُ بھاوےَ سو کرے ہرِ کرے سُ ہوگی ـ ـ
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥	----	ہرِ گُرمُکھِ نامُ دھِیائیۓَ لہِ جاہِ وِجوگی ـ ـ13ـ ـ
ਸਲੋਕੁ ਮਃ ੩ ॥	----	سلوکُ م: 3 ـ ـ
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥	----	واہُ واہُ آپِ اکھائِدا گُر سبدی سچُ سوءِ ـ ـ
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥	----	واہُ واہُ سِپھتِ[1] سلاہ[2] ہےَ گُرمُکھِ بُوجھےَ کوءِ ـ ـ | [1]صِفتِ۔ [2]سلاح۔
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥	----	واہُ واہُ باݨی سچُ ہےَ سچِ مِلاوا ہوءِ ـ ـ
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥	----	نانکُ واہُ واہُ کرِتیا پّربھُ پائِیا کرمِ پراپتِ ہوءِ ـ ـ1ـ ـ

م: 3 --	----	ਮਃ ੩ ॥
واہُ واہُ کرتی رسنا سبدِ سُہائی --	----	ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥
پُورے سبدِ پربھُ مِلیا آئی --	----	ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥
وڈبھاگیِیا واہُ واہُ مُہہ کڈھائی --	----	ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥
واہُ واہُ کرہِ سیئی جن سوہنڑے تِنہ کءُ پرجا پُوجنڑ آئی --	----	ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ ਕਉ ਪਰਜਾ ਪੂਜਣ ਆਈ ॥
واہُ واہُ کرمِ پراپتِ ہووے نانک درِ سچے سوبھا پائی --2--	----	ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥
پئُڑی --	----	ਪਉੜੀ ॥
بجر کپاٹ کائِیا گڑھ بھِیترِ کُوڑُ کُستُ ابھِمانی --	----	ਬਜਰ ਕਪਾਟ ਕਾਇਆ ਗੜ੍ ਭੀਤਰਿ ਕੂੜੁ ਕੁਸਤੁ ਅਭਿਮਾਨੀ ॥
بھرمِ بھُولے ندرِ ن آونی منمُکھ اندھ اگیانی --	----	ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥
اُپاءِ کِتے ن لبھنی کرِ بھیکھ تھکے بھیکھوانی --	----	ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥
گُر سبدی کھولائیئنِ ہرِ نام جپانی --	----	ਗੁਰ ਸਬਦੀ ਖੋਲਾਈਅਨਿ੍ ਹਰਿ ਨਾਮੁ ਜਪਾਨੀ ॥
ہرِ جیءُ انمرِت برکھُ ہے جن پیِیا تے ترِپتانی --14--	----	ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

سلوکُ م: 3 --	ਸਲੋਕੁ ਮਃ ੩ ॥
واہُ واہُ کرتیا رَینڑِ سُکھِ وِہاءِ --	ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥
واہُ واہُ کرتیا سدا اننّدُ ہووے میری ماءِ --	ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥
واہُ واہُ کرتیا ہرِ سِءُ لِو لاءِ --	ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥
واہُ واہُ کرمی بولے بولاءِ --	ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥
واہُ واہُ کرتیا سوبھا پاءِ --	ਵਾਹੁ ਵਾਹੁ ਕਰਤਿਆ ਸੋਭਾ ਪਾਇ ॥
نانک واہُ واہُ ستِ رجاءِ[1] --1-- | [1]رضاءِ-	ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥
م: 3 --	ਮਃ ੩ ॥
واہُ واہُ بانْی سچُ ہے گُرمُکھِ لدھی بھالِ --	ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥
واہُ واہُ سبدے اُچرے واہُ واہُ ہِردے نالِ --	ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥
واہُ واہُ کرتیا ہرِ پائیا سہجے گُرمُکھِ بھالِ --	ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥
سے وڈبھاگی نانکا ہرِ ہرِ رِدے سمالِ --2--	ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

ਪਉੜੀ ॥	----	پئُڑی --
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥	----	اے منا اتِ لوبھِیا نِت لوبھے راتا --
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥	----	مائِیا منسا موہنڑی دہ دِس پھِراتا --
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥	----	اگےَ ناءُ جاتِ[1] ن جائِسی منمُکھِ دُکھُ کھاتا -- | [1]زاتِ-
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥	----	رسنا ہرِ رسُ ن چکھِئو پھِیکا بولاتا --
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥	----	جِنا گُرمُکھِ انمّرِتُ چاکھِیا سے جن ترِّپتاتا --15--
ਸਲੋਕੁ ਮਃ ੩ ॥	----	سلوکُ م: 3 --
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥	----	واہُ واہُ تِس نوُ آکھِیےَ جِ سچا گہِر گنّبھِیرُ --
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥	----	واہُ واہُ تِس نوُ آکھِیےَ جِ گُنڈاتا متِ دھِیرُ --
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥	Page# [515]	واہُ واہُ تِس نوُ آکھِیےَ جِ سبھ مہِ رہِیا سماءِ --

واہُ واہُ تِس نوٗ آکھیٔے	----	ਵਾਹੁ ਵਾਹੁ ਤਿਸ ਨੋ ਆਖੀਐ
جِ دیدا رِجکُ[1] سباہِ ـــ | [1]رِزق۔		ਜਿ ਦੇਦਾ ਰਿਜਕੁ ਸਬਾਹਿ ॥
نانک واہُ واہُ اِکو کرِ سالاہیٔے[1]	----	ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ
جِ ستِگُر دِیا دِکھاءِ ــ1ــ | [1]سالاحیٔے۔		ਜਿ ਸਤਿਗੁਰ ਦੀਆ ਦਿਖਾਇ ॥੧॥
م: 3 ــ	----	ਮਃ ੩ ॥
واہُ واہُ گُرمُکھ سدا کرہِ	----	ਵਾਹੁ ਵਾਹੁ ਗੁਰਮੁਖ ਸਦਾ ਕਰਹਿ
منمُکھ مرہِ بِکھُ کھاءِ ــ		ਮਨਮੁਖ ਮਰਹਿ ਬਿਖੁ ਖਾਇ ॥
اونا واہُ واہُ ن بھاوئی	----	ਓਨਾ ਵਾਹੁ ਵਾਹੁ ਨ ਭਾਵਈ
دُکھے دُکھِ وِہاءِ ــ		ਦੁਖੇ ਦੁਖਿ ਵਿਹਾਇ ॥
گُرمُکھِ انّمرِتُ پیِوݨا	----	ਗੁਰਮੁਖਿ ਅੰਮ੍ਰਿਤੁ ਪੀਵਣਾ
واہُ واہُ کرہِ لِو لاءِ ــ		ਵਾਹੁ ਵਾਹੁ ਕਰਹਿ ਲਿਵ ਲਾਇ ॥
نانک واہُ واہُ کرہِ سے جن نِرملے	----	ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ
تِربھوݨ سوجھی پاءِ ــ2ــ		ਤ੍ਰਿਭਵਣ ਸੋਝੀ ਪਾਇ ॥੨॥
پئُڑی ــ	----	ਪਉੜੀ ॥
ہرِ کےَ بھاݨےَ گُرُ ملے	----	ਹਰਿ ਕੈ ਭਾਣੈ ਗੁਰੁ ਮਿਲੈ
سیوا بھگتِ بنیِجےَ ــ		ਸੇਵਾ ਭਗਤਿ ਬਨੀਜੈ ॥
ہرِ کےَ بھاݨےَ ہرِ منِ وسےَ	----	ਹਰਿ ਕੈ ਭਾਣੈ ਹਰਿ ਮਨਿ ਵਸੈ
سہجے رسُ پیِجےَ ــ		ਸਹਜੇ ਰਸੁ ਪੀਜੈ ॥

ہرِ کےَ بھاݨےَ سُکھُ پائیۓَ ہرِ لاہا نِت لیجےَ --	----	ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥
ہرِ کےَ تکھتِ[1] بہالیۓَ نِج گھرِ سدا وسیجےَ -- | [1]تخت-	----	ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥
ہرِ کا بھاݨا تِنی منّنِیا جِنا گُرو مِلیجےَ --16--	----	ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥
سلوکُ م: 3 --	----	ਸਲੋਕੁ ਮਃ ੩ ॥
واہُ واہُ سے جن سدا کرہِ جِنّہ کءُ آپے دےءِ بُجھاءِ --	----	ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ ਕਉ ਆਪੇ ਦੇਇ ਬੁਝਾਇ ॥
واہُ واہُ کرتیا منُ نِرملُ ہووےَ ہئُمےَ وِچہُ جاءِ --	----	ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥
واہُ واہُ گُرسِکھُ جو نِت کرے سو من چِندِیا پھلُ پاءِ --	----	ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥
واہُ واہُ کرہِ سے جن سوہݨے ہرِ تِنّہ کےَ سنّگِ مِلاءِ --	----	ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ ਕੈ ਸੰਗਿ ਮਿਲਾਇ ॥
واہُ واہُ ہِردے اُچرا مُکھہُ بھی واہُ واہُ کرےءُ --	----	ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥
نانکُ واہُ واہُ جو کرہِ ہءُ تنُ منُ تِنّہ کءُ دےءُ --1--	----	ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ ਕਉ ਦੇਉ ॥੧॥

مِ: 3 --	----	ਮਃ ੩ ॥
واہُ واہُ ساہِبُ[1] سچُ ہےَ انّمرِتُ جا کا ناءُ --	[1]صاحِبُ-	----	ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥
جِنِ سیوِیا تِنِ پھلُ پائِیا ہءُ تِن بلِہارےَ جاءُ --	----	ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥
واہُ واہُ گُنٹی نِدھانُ ہےَ جِسّ نوُ دےءِ سُ کھاءِ --	----	ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥
واہُ واہُ جلِ تھلِ بھرپوُرُ ہےَ گُرمُکھِ پائِیا جاءِ --	----	ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥
واہُ واہُ گُرسِکھ نِت سبھ کرہُ گُر پوُرے واہُ واہُ بھاوےَ --	----	ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥
نانک واہُ واہُ جو منِ چِتِ کرے تِسُ جمکنّکرُ نیڑِن آوےَ --2--	----	ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥
پئُڑی --	----	ਪਉੜੀ ॥
ہرِ جیءُ سچا سچُ ہےَ سچی گُرباٹنی --	----	ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥
ستِگُر تے سچُ پچھاٹنیئےَ سچِ سہجِ سماٹنی --	----	ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥

اندِنُ جاگہِ نا سوہِ جاگت رَینْ وِہانْی --	----	ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥
گُرمتی ہرِ رسُ چاکھِیا سے پُنّن پرانْی --	----	ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥
بِنُ گُر کِنےَ ن پائِئو پچِ مُۓ اجانْی --17--	----	ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥
سلوکُ م: 3 --	----	ਸਲੋਕੁ ਮਃ ੩ ॥
واہُ واہُ بانْی نِرنّکار ہےَ تِس جیوڈُ اورُ ن کوءِ --	----	ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
واہُ واہُ اگم اتھاہُ ہےَ واہُ واہُ سچا سوءِ --	----	ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥
واہُ واہُ ویپرواہُ ہےَ واہُ واہُ کرے سُ ہوءِ --	----	ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥
واہُ واہُ انّمرِت نامُ ہےَ گُرمُکھِ پاوےَ کوءِ --	----	ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥
واہُ واہُ کرمی پائیِۓَ آپِ دئِیا کرِ دےءِ --	----	ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥
نانک واہُ واہُ گُرمُکھِ پائیِۓَ اندِنُ نامُ لئیءِ --1--	Page# [516]	ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥

م: 3 --	----	ਮਃ ੩ ॥
بِنُ ستگُر سیوے ساتِ ن آوئی دُوجی ناہی جاءِ --	----	ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥
جے بہُتیرا لوچیئے وِنُّ کرمےَ ن پائیا جاءِ --	----	ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥
جِنّہا انّترِ لوبھ وِکارُ ہے دُوجےَ بھاءِ کھُیاءِ --	----	ਜਿਨ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥
جنّمݨُ مرݨُ ن چُکئی ہئُمےَ وِچ دُکھُ پاءِ --	----	ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥
جِنّہا ستگُر سِء ُ چِتُ لائیا سُ کھالی[1] کوئی ناہِ -- | [1]خالی-	----	ਜਿਨ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥
تِن جم کی تلب[1] ن ہووئی نا اوءِ دُکھ سہاہِ -- | [1]طلب-	----	ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥
نانک گرُمُکھِ اُبرے سچےَ سبدِ سماہِ --2--	----	ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥
پئُڑی --	----	ਪਉੜੀ ॥
ڈھاڈھی تِس نو آکھیئے جِ کھسمے[1] دھرے پیارُ -- | [1]خصمے-	----	ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥

دِر کھڑا سیوا کرے گُر سبدی وِیچارُ --	----	ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ڈھاڈھی دُر گھرُ پاِئسی سچُ رکھےَ اُر دھارِ --	----	ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ڈھاڈھی کا مہلُ[1] اگلا ہرِ کےَ ناءِپیارِ -- | [1]محلُ-	----	ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ڈھاڈھی کی سیوا چاکری ہرِ جپِ ہرِ نِستارِ --18--	----	ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥
سلوکُ م: 3 --	----	ਸਲੋਕੁ ਮਃ ੩ ॥
گُوجری جاتِ گوارِ جا سہُ پاۓ آپݨا --	----	ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥
گُر کےَ سبدِ وِیچارِ اندِنُ ہرِ جپُ جاپݨا --	----	ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥
جِسُ ستِگُرُ ملےَ تِسُ بھءُ پوےَ سا کُلوںّتی نارِ --	----	ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥
سا ہُکمُ[1] پچھاݨےَ کنّت کا جِس نوٗ کرِپا کیِتی کرتارِ -- | [1]حُکمُ-	----	ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥
اوہ کُچجی کُلکھݨی پرہرِ چھوڈی بھتارِ --	----	ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥

بھَے پئِۓ مَلُ کٹّیۓ نِرمل ہووے سرِیرُ --	----	ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥
انّترِ پرگاسُ متِ اُوتم ہووے ہرِ جپ گُنی گہیرُ --	----	ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥
بھَے وِچ بَیسے بھَے رہے بھَے وِچ کماوے کار --	----	ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥
اَیتھے سُکھُ وڈِیائیا درگہ موکھ دُیار --	----	ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥
بھَے تے نربھؤ پائیۓ مِل جوتی جوتِ اپار --	----	ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥
نانک کھسمے[1] بھاوے سا بھلی جِس نو آپے بکھسے[2] کرتارُ --1-- | [1]خصمے- [2]بخشے-	----	ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥
م: 3 --	----	ਮਃ ੩ ॥
سدا سدا سالاہیۓ[1] سچے کءُ بلِ جاءُ -- | [1]سالاحیۓ-	----	ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥
نانک ایکُ چھوڑِ دُوجے لگے سا جِہوا جل جاءُ --2--	----	ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥
پئُڑی --	----	ਪਉੜੀ ॥

انّسا اُتارُ اُپائِئوُنُ بھاءُ دُوجا کِیا --	----	ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥
جِءُ راجے راجُ کماودے دُکھ سُکھ بھِڑِییا --	----	ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥
اِیسرُ برّہما سیودے انّتُ تِنّہی ن لِہیا --	----	ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥
نِربھءُ نِرنّکارُ الکھُ ہےَ گُرمُکھِ پرّگٹِییا --	----	ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥
تتھےَ سوگُ وِجوگُ ن وِیاپئی استھِرُ جگِ تھِییا --19--	----	ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥
سلوکُ م: 3 --	----	ਸਲੋਕੁ ਮਃ ੩ ॥
ایہُ سبھُ کِچھُ آوݨ جاݨُ ہےَ جیتا ہےَ آکارُ --	----	ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥
جِنِ ایہُ لیکھا لِکھِیا سو ہویا پرواݨُ --	----	ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥
نانک جے کو آپُ گݨائِدا سو مُورکھُ گاوارُ --1--	----	ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥
م: 3 --	----	ਮਃ ੩ ॥

مَنُ کَنّچرُ پِیلکُ گُرُو گِیانُ کُنّڈا جہ کھِنّچے تہ جاءِ --	----	ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥
نانک ہستی کُنّڈے باہرا پھِرِ پھِرِ اُجھڑِ پاءِ --2--	----	ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥
پئُڑی --	----	ਪਉੜੀ ॥
تِسُ آگےَ ارداسِ[1] جِنِ اُپائِیا -- | [1]عرداِس-	----	ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥
سِتگُرُ اپنْا سیوِ سبھ پھل پائِیا --	Page# [517]	ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥
انّمرِت ہرِ کا ناءُ سدا دھِیائِیا --	----	ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥
سنّت جنا کےَ سنّگِ دُکھُ مِٹائِیا --	----	ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥
نانک بھۓ اچِنّتُ ہرِ دھنُ نِہچلائِیا --20--	----	ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥
سلوک م: 3 --	----	ਸਲੋਕ ਮਃ ੩ ॥
کھیتِ مِیالا اُچِیا گھرُ اُچا نِرنْءُ --	----	ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥

مہل[1] بھگتی گھرِ سرے سجنْ پاہُنِئۂ -- | [1]محل-	----	ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥
برسنا ت برسُ گھنا بہُڑِ برسہِ کاہِ --	----	ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥
نانک تِنّہ بلِہارنّےَ جِنّہ گُرمُکھِ پائِیا من ماہِ --1--	----	ਨਾਨਕ ਤਿਨ੍ ਬਲਿਹਾਰਣੈ ਜਿਨ੍ ਗੁਰਮੁਖਿ ਪਾਇਆ ਮਨ ਮਾਹਿ ॥੧॥
م: 3 --	----	ਮਃ ੩ ॥
مِٹھا سو جو بھاودا سجنْ سو جِ راسِ --	----	ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥
نانک گُرمُکھِ جانّیئَے جا کۓ آپِ کرے پرگاسُ --2--	----	ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥
پئُڑی --	----	ਪਉੜੀ ॥
پّربھ پاسِ جن کی اردِاسِ[1] تُو سچا سانْئی -- | [1]عرداِس-	----	ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
تُو رکھوالا سدا سدا ہؤ تُدھُ دھِیائی --	----	ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
جی ء جنّت سبھِ تیرِیا تُو رہِیا سمائی --	----	ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥

جو داس تیرے کی نِندا کرے تِس مارِ پچائی --	----	ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥
چِنتا چھڈِ اچِنت رہُ نانک لگِ پائی --21--	----	ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥
سلوک م: 3 --	----	ਸਲੋਕ ਮਃ ੩ ॥
آسا کرتا جگُ مُیا آسا مرےَ ن جاءِ --	----	ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥
نانک آسا پُورِیا سچے سِءُ چِتُ لاءِ --1--	----	ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥
م: 3 --	----	ਮਃ ੩ ॥
آسا منسا مرِ جائِسی جِنِ کیِتی سو لے جاءِ --	----	ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥
نانک نِہچلُ کو نہی باجھہُ ہرِ کے ناءِ --2--	----	ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥
پئُڑی --	----	ਪਉੜੀ ॥
آپے جگتُ اُپائِئونُ کرِ پُورا تھاٹُ --	----	ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥
آپے ساہُ آپے ونجارا آپے ہی ہرِ ہاٹُ --	----	ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥

آپے ساگرُ آپے بوہِتھا آپے ہی کھیواٹُ ـ ـ	----	ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥
آپے گُرُ چیلا ہےَ آپے آپے دسے گھاٹُ ـ ـ	----	ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥
جن نانکؑ نامُ دھِیاءِ تُوُ سبھِ کِلوِکھ کاٹُ ـ ـ22ـ ـ1ـ ـ سُدھُ	----	ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ
راگُ گُوجری وار مہلا[1] 5 | محلا[1]ـ	----	ਰਾਗੁ ਗੂਜਰੀ ਵਾਰ ਮਹਲਾ ੫
ੴ ستِگر پ٘رسادِ ـ ـ	----	ੴ ਸਤਿਗੁਰ ਪ੍ਰਸਾਦਿ ॥
سلوکُ م: 5 ـ ـ	----	ਸਲੋਕੁ ਮਃ ੫ ॥
انّترِ گرُ آرادھنٛا جِہوا جپِ گر ناءُ ـ ـ	----	ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥
نیتّری ستِگُرُ پیکھنٛا س٘رونٛی سُنٛنا گُر ناءُ ـ ـ	----	ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥
ستِگُر سیتی رتِیا درگہ پائیئےَ ٹھاءُ ـ ـ	----	ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥
کہُ نانکؑ کِرپا کرے جِس نوُ ایہ وتھُ دےءِ ـ ـ	----	ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥
جگ مہِ اُتم کاڈھیئہِ وِرلے کیئی کےءِ ـ ـ1ـ ـ	----	ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

م: 5 --	----	ਮਃ ੫ ॥
رکھے رکھنہارِ آپ اُبارِئنُ --	----	ਰਖੇ ਰਖਣਹਾਰਿ ਆਪਿ ਉਬਾਰਿਅਨੁ ॥
گُر کی پیری پاۓ کاج سوارِئنُ --	----	ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥
ہویا آپ دئیالُ منہُ ن وِسارِئنُ --	----	ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥
سادھ جنا کے سنّگِ بھوجلُ تارِئنُ --	----	ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥
ساکت نِندک دُسٹ کھِن ماہِ بِدارِئنُ --	----	ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥
تِسُ ساہِب[1] کی ٹیک نانک منۓ ماہِ -- | [1]صاحِب-	----	ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥
جِسُ سِمرت سُکھُ ہوۓ سگلے دُوکھ جاہِ --2--	Page# [518]	ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
پئُڑی --	----	ਪਉੜੀ ॥
اکُل نِرنّجن پُرکھُ اگمُ اپارِیۓ --	----	ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥
سچو سچا سچُ سچُ نِہارِیۓ --	----	ਸਚੋ ਸਚਾ ਸਚੁ ਸਚੁ ਨਿਹਾਰੀਐ ॥
کُوڑُ ن جاپے کِچھُ تیری دھارِیۓ --	----	ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥

سبھسَے دے داتارُ جیت اُپارِیئَ --	----	ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥
اِکت سُوتِ پروءِ جوتِ سنّجارِیئَ --	----	ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥
ہُکمے[1] بھوجل منّجھِ ہُکمے[2] تارِیئَ -- | [1]حکمے۔ [2]حکمے۔	----	ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥
پ٘ربھ جیءُ تُدھ دھیاۓ سوءِ جِسُ بھاگُ متھارِیئَ --	----	ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥
تیری گتِ مِتِ لکھی ن جاءِ ہءُ تُدھ بلِہارِیئَ --1--	----	ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥
سلوکُ م: 5 --	----	ਸਲੋਕੁ ਮਃ ੫ ॥
جا تُوںَ تُسہِ مِہروان اچِنّت وسہِ من ماہِ --	----	ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥
جا تُوںَ تُسہِ مِہروان ن٘ءُ نِدھِ گھر مہِ پاہِ --	----	ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥
جا تُوںَ تُسہِ مِہروان تا گُر کا منّت٘ر کماہِ --	----	ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥
جا تُوںَ تُسہِ مِہروان تا نانک سچِ سماہِ --1--	----	ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥
م: 5 --	----	ਮਃ ੫ ॥
کِتی بَیہنہِ بَیہنے مُچُ وجائِن وج --	----	ਕਿਤੀ ਬੈਹਨਿ੍ ਬੈਹਣੇ ਮੁਚੁ ਵਜਾਇਨਿ ਵਜ ॥

نانکؔ سچے نام وِنُ کسےَ ن رہِیا لج --2--	----	ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥
پئُڑی --	----	ਪਉੜੀ ॥
تُدھُ دھِیائِنہِ بید کتیبا سݨُ کھڑے --	----	ਤੁਧੁ ਧਿਆਇਨ੍ਹ਼ਿ ਬੇਦ ਕਤੇਬਾ ਸਣੁ ਖੜੇ ॥
گݨتی گݨی ن جاءِ تیرےَ دِر پڑے --	----	ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥
بّرہمے تُدھُ دھِیائِنہِ اِنّدر اِنّدراسݨا --	----	ਬ੍ਰਹਮੇ ਤੁਧੁ ਧਿਆਇਨ੍ਹ਼ਿ ਇੰਦ੍ਰ ਇੰਦ੍ਰਾਸਣਾ ॥
سنّکر بِسن اوتار ہرِ جسُ مُکھِ بھݨا --	----	ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥
پِیر پِکابر سیکھ مسائِکؔ[1] اُلیئے -- | [1]مشائِکؔ-	----	ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥
اوتِ پوتِ نِرنّکار گھٹِ گھٹِ مئُلیئے --	----	ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥
کُوڑہُ کرے وِݨاسُ دھرمے تگیئےَ --	----	ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥
جِتُ جِتُ لائِہِ آپِ تِتُ تِتُ لگیئےَ --2--	----	ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥
سلوکُ م: 5 --	----	ਸਲੋਕੁ ਮਃ ੫ ॥
چنّگِیائِیں آلکُ کرے بُرِیائِیں ہوءِ سیرُ --	----	ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥
نانکؔ اجُ کلِ آوسی گاپھل[1] پھاہی پیرُ --1-- | [1]غافل-	----	ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥
م: 5 --	----	ਮਃ ੫ ॥

کِتیِیا کُڈھنّگ گُجھا تھیِۓَ ن ہِتُ --	----	ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥
نانکُ تےَ سہِ ڈھکِیا من مہِ سچا مِتُ --2--	----	ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥
پئُڑی --	----	ਪਉੜੀ ॥
ہءُ ماگءُ تُجھےَ دئِیال کرِ داسا گولِیا --	----	ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥
نءُ نِدھِ پائی راجُ جیِوا بولِیا --	----	ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥
انّم٘رِت نامُ نِدھانُ داسا گھرِ گھنھا --	----	ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥
تِن کےَ سنّگِ نِہالُ س٘روݨی جسُ سُݨا --	----	ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥
کماوا تِن کی کار سرِیرُ پوِتُ ہوءِ --	----	ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥
پکھا پاݨی پیِسِ بِگسا پیَر دھوءِ --	----	ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥
آپہُ کچھوُ ن ہوءِ پ٘ربھ ندرِ نِہالیِۓَ --	----	ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥
موہِ نِرگُݨ دِچےَ تھاءُ سنّت دھرم سالیِۓَ --3--	----	ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥
سلوکُ م: 5 --	----	ਸਲੋਕ ਮਃ ੫ ॥
ساجن تیرے چرن کی ہوءِ رہا سد دھوُرِ --	----	ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

نانکؔ سرنِ تھارِییا پیکھءُ سدا ہجُورِ[1] ۔۔1۔۔ | [1]حضُورِ۔	----	ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
م: 5 ۔۔	----	ਮਃ ੫ ॥
پتِت پُنِیت اسنّکھ ہوءِ ہرِ چرݨی منُ لاگ ۔۔	----	ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥
اٹھسٹھِ تِیرتھ نامُ پرّبھ جِسُ نانکؔ مستکِ بھاگ ۔۔2۔۔	----	ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
پئُڑی ۔۔	----	ਪਉੜੀ ॥
نِت جپیِٔ ساسِ گِراسِ ناءُ پروِدگار دا ۔۔	----	ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥
جِس نوٗ کرے رہنّم[1] تِسُ ن وِساردا ۔۔ | [1]رحنّم۔	----	ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥
آپِ اُپاوݨہار آپے ہی ماردا ۔۔	----	ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥
سبھُ کِچھُ جاݨےَ جاݨُ بُجھِ وِیچاردا ۔۔	Page# [519]	ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥
انِک رُوپ کھِن ماہِ کُدرتِ[1] دھاردا ۔۔ | [1]قُدرتِ۔	----	ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥
جِس نوٗ لاءِ سچِ تِسہِ اُدھاردا ۔۔	----	ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥
جِس دےَ ہووےَ ولِ سُ کدے ن ہاردا ۔۔	----	ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥

سدا ابھگُ دِیباݨُ ہےَ ہءُ تِسُ نمسکاردا --4--	----	ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥
سلوک م: 5 --	----	ਸਲੋਕ ਮਃ ੫ ॥
کامُ کرودھُ لوبھُ چھوڑیۓ دِیجےَ اگنِ جلاءِ --	----	ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥
جیودِیا نِت جاپیۓ نانک ساچا ناءُ --1--	----	ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥
م: 5 --	----	ਮਃ ੫ ॥
سِمرت سِمرت پربھُ آپݨا سبھ پھل پاۓ آہِ --	----	ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥
نانک نامُ ارادھِیا گُر پوُرے دِییا مِلاءِ --2--	----	ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥
پئُڑی --	----	ਪਉੜੀ ॥
سو مُکتا سنّسارِ جِ گُرِ اُپدیسِیا --	----	ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥
تِس کی گئی بلاءِ مٹے انّدیسِیا --	----	ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥
تِس کا درسنُ دیکھِ جگتُ نِہالُ ہوءِ --	----	ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥

جن کے سنگِ نِہالُ
پاپا مَیلُ دھوءِ --
---- ਜਨ ਕੈ ਸੰਗਿ ਨਿਹਾਲੁ
ਪਾਪਾ ਮੈਲੁ ਧੋਇ ॥

انّمرِتُ ساچا ناءُ
اوتھےَ جاپیۓ --
---- ਅੰਮ੍ਰਿਤੁ ਸਾਚਾ ਨਾਉ
ਓਥੈ ਜਾਪੀਐ ॥

من کءُ ہوءِ سنّتوکھُ
بھکھا دھرّاپیۓ --
---- ਮਨ ਕਉ ਹੋਇ ਸੰਤੋਖੁ
ਭੁਖਾ ਧ੍ਰਾਪੀਐ ॥

جِسُ گھٹِ وسِیا ناءُ
تِسُ بنّدھن کاٹیۓ --
---- ਜਿਸੁ ਘਟਿ ਵਸਿਆ ਨਾਉ
ਤਿਸੁ ਬੰਧਨ ਕਾਟੀਐ ॥

گُر پرسادِ کنِے وِرلےَ
ہرِ دھنُ کھاٹیۓ --5--
---- ਗੁਰ ਪਰਸਾਦਿ ਕਿਨੈ ਵਿਰਲੈ
ਹਰਿ ਧਨੁ ਖਾਟੀਐ ॥੫॥

سلوک م: 5 --
---- ਸਲੋਕ ਮਃ ੫ ॥

من مہِ چِتوءُ چِتونی
اُدمُ کرءُ اُٹھِ نِیت --
---- ਮਨ ਮਹਿ ਚਿਤਵਉ ਚਿਤਵਨੀ
ਉਦਮੁ ਕਰਉ ਉਠਿ ਨੀਤ ॥

ہرِ کِیرتن کا آہرو
ہرِ دیہُ نانک کے مِیت --1--
---- ਹਰਿ ਕੀਰਤਨ ਕਾ ਆਹਰੋ
ਹਰਿ ਦੇਹੁ ਨਾਨਕ ਕੇ ਮੀਤ ॥੧॥

م: 5 --
---- ਮਃ ੫ ॥

دِرِسٹ دھارِ پرّبھِ راکھِیا
من تنُ رتا مُولِ --
---- ਦ੍ਰਿਸਟਿ ਧਾਰਿ ਪ੍ਰਭਿ ਰਾਖਿਆ
ਮਨੁ ਤਨੁ ਰਤਾ ਮੂਲਿ ॥

نانک جو پّربھ بھاݨیا مرءُ وِچاری سُولِ --2--	ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥
پئُڑی --	ਪਉੜੀ ॥
جیء کی بِرتھا ہوءِ سُ گُرپہِ ارداسِ[1] کرِ --	[1]عرداسِ-	ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
چھوڈِ سِیاݨپ سگل منُ تنُ ارپِ دھرِ --	ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥
پُوجہُ گُر کے پَیر دُرمتِ جاءِ جرِ --	ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥
سادھ جنا کےَ سنّگِ بھوجلُ بِکھمُ ترِ --	ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥
سیوہُ ستِگُر دیو اگےَ ن مرہُ ڈرِ --	ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥
کھِن مہِ کرے نِہالُ اُوݨے سُبھر بھرِ --	ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥
من کءُ ہوءِ سنّتوکھُ دھِیائیئےَ سدا ہرِ --	ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥
سو لگا ستِگُر سیو جا کءُ کرمُ دھُرِ --6--	ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥
سلوک م: 5 --	ਸਲੋਕ ਮਃ ੫ ॥
لگڑی سُتھانِ جوڑݨہارےَ جوڑِیا --	ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
نانک لہری لکھ سےَ آن ڈُبݨ دےءِ ن ما پِری --1--	ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥
م: 5 --	ਮਃ ੫ ॥

بنِ بھیہاولےَ ہِکُ ساتھی لدھمُ دُکھ ہرتا ہرِ ناما --	----	ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥
بلِ بلِ جائی سنّت پیارے نانک پُورن کاماں --2--	----	ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥
پئُڑی --	----	ਪਉੜੀ ॥
پائیئنِ سبھِ نِدھان تیرے رنگِ رتیا --	----	ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥
ن ہووی پچھوتاءُ تُدھ نو جپتیا --	----	ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥
پہُچ ن سکےَ کوءِ تیری ٹیک جن --	----	ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥
گُر پُورے واہُ واہُ سُکھ لہا چِتارِ من --	----	ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥
گُر پہِ سِپھتِ[1] بھنّڈارُ کرمی پائیئےَ -- | [1]صفتِ-	----	ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥
ستگُر ندرِ نِہال بہُڑِ ن دھائیئے --	----	ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥
رکھےَ آپِ دئیالُ کرِ داسا آپنٹے --	----	ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥
ہرِ ہرِ ہرِ ہرِ نامُ جیوا سُنٹِ سُنٹے --7--	----	ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥
سلوک م: 5 --	Page# [520]	ਸਲੋਕ ਮਃ ੫ ॥
پرّیم پٹولا تےَ سہِ دِتا ڈھکنٹ کو پت میری --	----	ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥

دانا بِینا سائی مَیڈا نانکؑ سار ن جاݨا تیری ــ1ــ	----	ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
م: 5 ــ	----	ਮਃ ੫ ॥
تَیڈے سِمرݨِ ہبھُ کِچھُ لدھمُ بِکھمُ ن ڈِٹھمُ کوئی ــ	----	ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥
جِسُ پتِ رکھے سچا ساہِبُ[1] نانکؑ میٹِ ن سکے کوئی ــ2ــ |	----	ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥

[1]صاحِبُ۔

پئُڑی ــ	----	ਪਉੜੀ ॥
ہووے سُکھُ گھݨا دِي دھِیائِۓ ــ	----	ਹੋਵੈ ਸੁਖੁ ਘਣਾ ਦਯਿ ਧਿਆਇਐ ॥
ونّجے روگا گھاݨِ ہرِ گُݨ گائِۓ ــ	----	ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥
اندّرِ ورتے ٹھاڈھِ پرّبھِ چِتِ آئِۓ ــ	----	ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥
پُورن ہووے آس ناءِ منّنِ وسائِۓ ــ	----	ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥
کوءِ ن لگے بِگھنُ آپُ گوائِۓ ــ	----	ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥
گِیان پدارتھُ متِ گُرتے پائِۓ ــ	----	ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥
تِنِ پائے سبھے تھوک جِسُ آپِ دِوائِۓ ــ	----	ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥
توُنّ سبھنا کا کھسمُ[1] سبھ تیری چھائِۓ ــ8ــ |	----	ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥

[1]خصمُ۔

سلوک م: 5 ــ	----	ਸਲੋਕ ਮਃ ੫ ॥

ندی ترنّدڑی مَیڈا کھوجُ ن کھُنّبھےَ منّجھِ مُہبتِ[1] تیری --- | [1]مُحبتِ۔	----	ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
تءُ سہ چرݨیٖ مَیڈا ہِیئڑا سِیتمُ ہرِ نانک تُلہا بیڑی --1--	----	ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥
م: 5 --	----	ਮਃ ੫ ॥
جِنّہا دِسنّدڑِیا دُرمتِ ونّجےَ مِتّر اساڈڑے سیئی --	----	ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
ہءُ ڈھُوڈھیدی جگُ سبائِیا جن نانک وِرلے کیئی --2--	----	ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥
پئُڑی --	----	ਪਉੜੀ ॥
آوےَ ساہِبُ[1] چِتِ تیرِیا بھگتا ڈِٹھِیا -- | [1]صاحِبُ۔	----	ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥
من کی کٹیٖئےَ مَیلُ سادھسنّگِ وُٹھِیا --	----	ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥
جنم مرݨ بھءُ کٹیٖئےَ جن کا سبدُ جپِ --	----	ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥
بنّدھن کھولنّہِ سنّت دُوت سبھِ جاہِ چھپِ --	----	ਬੰਧਨ ਖੋਲਨਿ੍ ਸੰਤ ਦੂਤ ਸਭਿ ਜਾਹਿ ਛਪਿ ॥
تِسُ سِءُ لائِنّہِ رنّگُ جِس دی سبھ دھارِییا --	----	ਤਿਸੁ ਸਿਉ ਲਾਇਨਿ੍ ਰੰਗੁ ਜਿਸ ਦੀ ਸਭ ਧਾਰੀਆ ॥
اُوچی ہُونّ اُوچا تھانُ اگم اپارِییا --	----	ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥

رَینْ دِنسُ کر جوڑِ ساسِ ساسِ دھیائیۓ --	----	ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥
جا آپے ہوءِ دئیالُ تاں بھگت سنّگُ پائیۓ --9--	----	ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥
سلوک م: 5 --	----	ਸਲੋਕ ਮਃ ੫ ॥
بارِ وِڈانڑے ہُنّمس دھُنّمس کُوکا پئییا راہی --	----	ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥
تءُ سہ سیتی لگڑی ڈوری نانک اند سیتی بن گاہی --1--	----	ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥
م: 5 --	----	ਮਃ ੫ ॥
سچی بَیسک تِنّہا سنّگِ جِن سنّگِ جپیۓ ناءُ --	----	ਸਚੀ ਬੈਸਕ ਤਿਨ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥
تِنّہ سنّگِ سنّگُ ن کیچئی نانک جِنا آپڑا سُیاءُ --2--	----	ਤਿਨ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥
پئُڑی --	----	ਪਉੜੀ ॥
سا ویلا پرواڻُ جِتُ ستِگُر بھیٹِیا --	----	ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥
ہویا سادھو سنّگُ پھِرِ دُوکھ ن تیٹِیا --	----	ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥
پائِیا نِہچلُ تھانُ پھِرِ گربھِ ن لیٹِیا --	----	ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥
ندری آئِیا اِکُ سگل بڑہمیٹِیا --	----	ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥

تتُ گیانُ لاءِ دھیانُ دِرسٹِ سمیٹِیا --	----	ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥
سبھو جپیۓَ جاپُ جِ مُکھہُ بولیٹِیا --	----	ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥
ہُکمے[1] بُجھِ نِہالُ سُکھِ سُکھیٹِیا -- | [1]حُکمے-	----	ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥
پرکھِ کھجانےَ[1] پاۓ سے بہُڑِ ن کھوٹِیا --10-- | [1]خزانےَ-	----	ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥
سلوکُ م: 5 --	----	ਸਲੋਕੁ ਮਃ ੫ ॥
وِچھوہے جنّبُور[1] کھوے ن ونّجنِ گاکھڑے -- | [1]زنّبُور-	----	ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥
جے سو دھنݨی مِلنّنِ نانک سُکھ سنّبُوہ سچُ --1--	----	ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥
م: 5 --	Page# [521]	ਮਃ ੫ ॥
جِمی[1] وسنّدی پاݨیۓَ اِیدھݨُ رکھےَ بھاہِ -- | [1]زِمی-	----	ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥
نانک سو سہُ آہِ جا کےَ آڈھلِ ہبھُ کو --2--	----	ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥
پئُڑی --	----	ਪਉੜੀ ॥
تیرے کیتے کنّم تُدھےَ ہی گوچرے --	----	ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥
سوئی ورتےَ جگِ جِ کِیا تُدھُ دھُرے --	----	ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥

بِسمُ بھۓ بِسماد دیکھِ کُدرتِ[1] تیرِیِیا ۔۔ ا قُدرتِ۔[1]	----	ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥
سرنِ پرے تیری داس کرِ گتِ ہوءِ میرِیِیا ۔۔	----	ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥
تیرےَ ہتھِ نِدھانُ بھاوےَ تِسُ دیہِ ۔۔	----	ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥
جِس نو ہوءِ دئِیالُ ہرِ نامُ سےءِ لیہِ ۔۔	----	ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥
اگم اگوچر بیئنّت انّتُ ن پائیئَ ۔۔	----	ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥
جِس نو ہوہِ کرِپالُ سُ نامُ دھِیائیئَ ۔۔11۔۔	----	ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥
سلوک م: 5 ۔۔	----	ਸਲੋਕ ਮਃ ੫ ॥
کڑچھِیا پھِرنّنِہ سُیاءُ ن جانٹنِہ سُجِیا ۔۔	----	ਕੜਛੀਆ ਫਿਰੰਨ੍ਹ੍ਹਿ ਸੁਆਉ ਨ ਜਾਣਨ੍ਹ੍ਹਿ ਸੁਞੀਆ ॥
سیئی مُکھ دِسنّنِہ نانک رتے پّریم رسِ ۔۔1۔۔	----	ਸੇਈ ਮੁਖ ਦਿਸੰਨ੍ਹ੍ਹਿ ਨਾਨਕ ਰਤੇ ਪ੍ਰੇਮ ਰਸਿ ॥੧॥
م: 5 ۔۔	----	ਮਃ ੫ ॥
کھوجی لدھمُ کھوجُ چھڈِیِیا اُجاڑِ ۔۔	----	ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥
تےَ سہِ دِتی واڑِ نانک کھیتُ ن چھِجئی ۔۔2۔۔	----	ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥
پئُڑی ۔۔	----	ਪਉੜੀ ॥

آرادھِہ سچا سوءِ
سبھ کُچھ جِس پاسِ --

ਆਰਾਧਿਹੁ ਸਚਾ ਸੋਇ
ਸਭੁ ਕਿਛੁ ਜਿਸੁ ਪਾਸਿ ॥

دُہا سِریا کھسمُ[1] آپِ
کھِن مہِ کرے راسِ -- | [1]خصم-

ਦੁਹਾ ਸਿਰਿਆ ਖਸਮੁ ਆਪਿ
ਖਿਨ ਮਹਿ ਕਰੇ ਰਾਸਿ ॥

تیاگہُ سگل اُپاو
تِس کی اوٹ گہُ --

ਤਿਆਗਹੁ ਸਗਲ ਉਪਾਵ
ਤਿਸ ਕੀ ਓਟ ਗਹੁ ॥

پءُ سرنائی بھجِ
سُکھی ہوںّ سُکھ لہُ --

ਪਉ ਸਰਣਾਈ ਭਜਿ
ਸੁਖੀ ਹੂੰ ਸੁਖ ਲਹੁ ॥

کرم دھرم تتُ گِیانُ
سنّتا سنّگُ ہوءِ --

ਕਰਮ ਧਰਮ ਤਤੁ ਗਿਆਨੁ
ਸੰਤਾ ਸੰਗੁ ਹੋਇ ॥

جپیٔے انّمرِت نامُ
بِگھنُ ن لگےَ کوءِ --

ਜਪੀਐ ਅੰਮ੍ਰਿਤ ਨਾਮੁ
ਬਿਘਨੁ ਨ ਲਗੈ ਕੋਇ ॥

جِس نو آپِ دئِیالُ
تِسُ منِ وُٹھیا --

ਜਿਸ ਨੋ ਆਪਿ ਦਇਆਲੁ
ਤਿਸੁ ਮਨਿ ਵੁਠਿਆ ॥

پائِیئنِّہ سبھِ نِدھان
ساہِبِ[1] تُٹھیا --12-- | [1]صاحِب-

ਪਾਈਅਨਿ੍ ਸਭਿ ਨਿਧਾਨ
ਸਾਹਿਬਿ ਤੁਠਿਆ ॥੧੨॥

سلوک م: 5 --

ਸਲੋਕ ਮਃ ੫ ॥

لدھمُ لبھنھارُ
کرمُ کرنّدو ما پِری --

ਲਧਮੁ ਲਭਣਹਾਰੁ
ਕਰਮੁ ਕਰੰਦੋ ਮਾ ਪਿਰੀ ॥

اِکو سِرجنھارُ نانکٔ بِیا ن لسیٔۓ --1--	----	ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥
م: 5 --	----	ਮਃ ੫ ॥
پاپڑِیا پچھاڑِ بانٙڑُ سچاوا سنّٙھِ کےَ --	----	ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ ॥
گُر منّتّرڑا چِتارِ نانکٔ دُکھُ ن تھِیوئی --2--	----	ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥
پئُڑی --	----	ਪਉੜੀ ॥
واہُ واہُ سِرجنھار پائِیئنُ ٹھاڈھِ آپِ --	----	ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥
جیء جنّت مِہروانُ تِس نو سدا جاپِ --	----	ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥
دئِیا دھاری سمرتھِ چُکے بِل بِلاپ --	----	ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥
نٹھے تاپ دُکھ روگ پُورے گُر پّرتاپِ --	----	ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥
کِیتِیئنُ آپنّٙی رکھ گرِیب[1] نِواجِ تھاپِ -- | [1]غرِیب-	----	ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥
آپے لِئِنُ چھڈاءِ بنّدھن سگل کاپِ --	----	ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥
تِسن بُجھی آس پُنّنی من سنّتوکھِ دھرّاپِ --	----	ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥

وڈی ہُونّ وڈا اپار کھسمُ[1] جِسُ لیپُ ن پُنّنِ پاپِ ۔۔13۔۔ |	----	ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥

[1] خصمُ۔

سلوکُ م: 5 ۔۔	----	ਸਲੋਕ ਮਃ ੫ ॥
جا کءُ بھۓ کرِپال پرّبھ ہرِ ہرِ سیئی جپات ۔۔	----	ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
نانک پرّیتِ لگی تِن رام سِءُ بھیٹت سادھ سنّگات ۔۔1۔۔	----	ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
م: 5 ۔۔	----	ਮਃ ੫ ॥
رامُ رمہُ بڈبھاگیہو جلِ تھلِ مہیئلِ سوءِ ۔۔	----	ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥
نانک نامِ ارادھِۓ بِگھنُ ن لاگےَ کوءِ ۔۔2۔۔	----	ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥
پئُڑی ۔۔	----	ਪਉੜੀ ॥
بھگتا کا بولیا پرواݨُ ہےَ درگہ پوےَ تھاءِ ۔۔	----	ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥
بھگتا تیری ٹیک رتے سچِ ناءِ ۔۔	----	ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥
جِس نو ہوءِ کرِپالُ تِس کا دُوکھُ جاءِ ۔۔	----	ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥

بھگت تیرے دئِیال اونٖہا مِہر پاءِ --	Page# [522]	ਭਗਤ ਤੇਰੇ ਦਇਆਲ ਓਨ੍ਹਾ ਮਿਹਰ ਪਾਇ ॥
دُوکھُ دردُ وڈ روگُ ن پوہے تِس ماءِ --	----	ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥
بھگتا ایہُ ادھارُ گُݨ گوِوِنّد گاءِ --	----	ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥
سدا سدا دِنُ رَیݨِ اِکو اِکُ دھِیاءِ --	----	ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥
پِیوتِ انمّرِت نامُ جن نامے رہے اگھاءِ --14--	----	ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥
سلوکُ م: 5 --	----	ਸਲੋਕ ਮਃ ੫ ॥
کوٹِ بِگھن تِس لاگتے جِس نوُ وِسرے ناءُ --	----	ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
نانک اندِنُ بِلپتے جِءُ سُنّجے گھرِ کاءُ --1--	----	ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥
م: 5 --	----	ਮਃ ੫ ॥
پِری مِلاوا جا تھِیئے سائی سُہاوی رُتِ --	----	ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

گھڑی مُہت نہ وِسرے نانک روِیۓ نِت --2--	----	ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥
پئُڑی --	----	ਪਉੜੀ ॥
سُور بِیر وِرِیام کِنۓ ن ہوڑِیۓ --	----	ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥
پھئُج[1] ستاݨی ہاٹھ پنّچا جوڑِیۓ -- | فئُج[1]-	----	ਫਉਜ ਸਤਾਣੀ ਹਾਠ ਪੰਚਾ ਜੋੜੀਐ ॥
دس ناری اَئُدھُوت دینِ چموڑِیۓ --	----	ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥
جِݨ جِݨِ لَینہِ رلاءِ ایہو اینا لوڑِیۓ --	----	ਜਿਣਿ ਜਿਣਿ ਲੈਨਿ੍ ਰਲਾਇ ਏਹੋ ਏਨਾ ਲੋੜੀਐ ॥
ترّے گُݨ اِن کے وِس کِنۓ ن موڑِیۓ --	----	ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥
بھرمُ کوٹُ مائِیا کھائی کہُ کِت بِدھِ توڑِیۓ --	----	ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥
گُرُ پُورا آرادھِ بِکھم دلُ پھوڑِیۓ --	----	ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥
ہءُ تِسُ اگے دِنُ رات رہا کر جوڑِیۓ --15--	----	ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥
سلوک م: 5 --	----	ਸਲੋਕ ਮਃ ੫ ॥
کِلوِکھ سبھے اُترنِ نِیت نِیت گُݨ گاءُ --	----	ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
کوٹِ کلیسا اُوپجہِ نانک بِسرے ناءُ --1--	----	ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥

م: 5 --	----	ਮਃ ੫ ॥
نانک ستگُرِ بھیٹئے پُوری ہووے جُگتِ --	----	ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ہسنّدِیا کھیلنّدِیا پَیننّدِیا کھاونّدِیا وِچے ہووے مُکتِ --2--	----	ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
پئُڑی --	----	ਪਉੜੀ ॥
سو ستِگُرُ دھنُ دھنّنُ جِنِ بھرم گڑُ توڑِیا --	----	ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
سو ستِگُرُ واہُ واہُ جِنِ ہرِ سِءُ جوڑِیا --	----	ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥
نامُ نِدھانُ اکھُٹُ گُرُ دےءِ دارُوئو --	----	ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥
مہا روگُ بِکرال تنے بِدارُوئو --	----	ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥
[1]خزانیا | پائِیا نامُ نِدھانُ بہُتُ کھجانِیا[1] --	----	ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥
جِتا جنمُ اپارُ آپُ پچھانِیا --	----	ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥
مہِما کہی ن جاءِ گُر سمرتھ دیو --	----	ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥
گُر پاربرّہم پریسُر اپرنّپر الکھ ابھیو --16--	----	ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥
سلوکُ م: 5 --	----	ਸਲੋਕੁ ਮਃ ੫ ॥

اُدمُ کریدِیا جیءُ توُنّ کماوِدیا سُکھ بھُنّچُ ۔۔	----	ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
دھِیائِدِیا توُنّ پّربھُو مِلُ نانک اُتری چِنّت ۔۔1۔۔	----	ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
م: 5 ۔۔	----	ਮਃ ੫ ॥
سُبھ چِنّتن گوِبنّد رمݨ نِرمل سادھُو سنّگ ۔۔	----	ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
نانک نامُ ن وِسرءُ اِک گھڑی کرِ کِرپا بھگونّت ۔۔2۔۔	----	ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥
پئُڑی ۔۔	----	ਪਉੜੀ ॥
تیرا کیِتا ہوءِ ت کاہے ڈرِییَۓ ۔۔	----	ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥
جِسُ مِلِ جپِیَۓ ناءُ تِسُ جیءُ ارپِیَۓ ۔۔	----	ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥
آئِۓ چِتِ نِہالُ ساہِب[1] بیسُمار[2] ۔۔ | [1]صاحِب۔ [2]بیشُمار۔	----	ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥
تِس نو پوہے کونُݨ جِسُ ولِ نِرنّکار ۔۔	----	ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥
سبھُ کِچھُ تِس کےَ وسِ ن کوئی باہرا ۔۔	----	ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥
سو بھگتا منِ وُٹھا سچِ سماہرا ۔۔	----	ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥

تیرے داس دھِیائِن تُدھُ تُوںّ رکھنڑ والیا ـ ـ	----	ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥
سِرِ سبھنا سمرتھُ ندرِ نِہالیا ـ ـ17ـ ـ	Page# [523]	ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥
سلوک م: 5 ـ ـ	----	ਸਲੋਕ ਮਃ ੫ ॥
کام کّرودھ مد لوبھ موہ دُسٹ باسنا نِوارِ ـ ـ	----	ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥
راکھِ لیہُ پّربھ آپنڑے نانک سد بلِہارِ ـ ـ1ـ ـ	----	ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥
م: 5 ـ ـ	----	ਮਃ ੫ ॥
کھانْدِیا کھانْدِیا مُہُ گھٹھا پیَننّدِیا سبھُ انّگُ ـ ـ	----	ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
نانک دھّرِگُ تِنا دا جِیوِیا جِن سچِ ن لگو رنّگُ ـ ـ2ـ ـ	----	ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
پئُڑی ـ ـ	----	ਪਉੜੀ ॥
جِءُ جِءُ تیرا ہُکمُ[1] تِوَے تِءُ ہوونڑا ـ ـ | [1] حُکمُ ـ	----	ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
جہ جہ رکھہِ آپِ تہ جاءِ کھڑووَنڑا ـ ـ	----	ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
نام تیرےَ کےَ رنّگِ دُرمتِ دھوونڑا ـ ـ	----	ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥

جپ جپ تُدھ نِرنّکار بھرمُ بھءُ کھووٹا --	----	ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
جو تیرے رنّگِ رتے سے جونِ ن جووٹا --	----	ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
انّترِ باہرِ اِکُ نَیݨ الووٹا --	----	ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
جِنّہی پچھاتا ہُکمُ[1] تِنّہ کدے ن رووٹا -- | [1]حکم-	----	ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ ॥
ناءُ نانک بکھسیس[1] من ماہِ پرووٹا --18-- | [1]بخشیس-	----	ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
سلوک م: 5 --	----	ਸਲੋਕ ਮਃ ੫ ॥
جِیودِیا ن چیتِئو مُیا رلنّدڑو کھاک[1] -- | [1]خاک-	----	ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥
نانک دُنِیا سنّگِ گُدارِیا ساکت مُوڑ نپاک --1--	----	ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥
م: 5 --	----	ਮਃ ੫ ॥
جِیونّدِیا ہرِ چیتِیا مرنّدِیا ہرِ رنّگِ --	----	ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥
جنمُ پدارتھ تارِیا نانک سادھو سنّگِ --2--	----	ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥

پئُڑی --	----	ਪਉੜੀ ॥
آدِ جُگادی آپ رکھنْ والیا --	----	ਆਦਿ ਜੁਗਾਦੀ ਆਪਿ ਰਖਣ ਵਾਲਿਆ ॥
سچُ نامُ کرتارُ سچُ پسارِیا --	----	ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥
اُوݨا کہی ن ہوءِ گھٹے گھٹِ سارِیا --	----	ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥
مِہروان سمرتھ آپے ہی گھالیا --	----	ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥
جِنّہ منِ وُٹھا آپِ سے سدا سُکھالیا --	----	ਜਿਨ੍ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥
آپے رچنُ رچاءِ آپے ہی پالیا --	----	ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥
سبھُ کِچھُ آپے آپ بیئنّت اپارِیا --	----	ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥
گُر پُورے کی ٹیک نانک سنّمہالیا --19--	----	ਗੁਰ ਪੂਰੇ ਕੀ ਟੇਕ ਨਾਨਕ ਸੰਮ੍ਾਲਿਆ ॥੧੯॥
سلوک م: 5 --	----	ਸਲੋਕ ਮਃ ੫ ॥
آدِ مدھِ ارُ انّتِ پرمیسرِ رکھیا --	----	ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥
ستِگُرِ دِتا ہرِ نامُ انّمرِتُ چکھیا --	----	ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥
سادھا سنّگُ اپارُ اندِنُ ہرِ گݨ روے --	----	ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥
پاۓ منورتھ سبھِ جونی نہ بھوے --	----	ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥

سبھُ کِچھُ کرتے ہتھِ کارنُ جو کرے --	----	ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥
نانکُ منّگے دانُ سنّتا دھورِ ترے --1--	----	ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥
م: 5 --	----	ਮਃ ੫ ॥
تِس نو منّنِ وساءِ جِنِ اُپائِیا --	----	ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥
جِنِ جنِ دھِیائِیا کھسمُ[1] تِنِ سُکھُ پائِیا -- | خصمُ[1]-	----	ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥
سپھلُ جنمُ پروانُ گُرمُکھِ آئِیا --	----	ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥
ہُکمے[1] بُجھِ نِہالُ کھسمِ[2] پھُرمائِیا[3] -- | حُکمے[1]- خصمِ[2]- فُرمائِیا[3]-	----	ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥
جِسُ ہویا آپِ کرِپالُ سُ نہ بھرمائِیا --	----	ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
جو جو دِتا کھسمِ[1] سوئی سُکھُ پائِیا -- | خصمِ[1]-	----	ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
نانک جِسہِ دئِیالُ بُجھائے ہُکمُ[1] مِت -- | حُکمُ[1]-	----	ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥

جِسہِ بھُلاۓ آپ مرِ مرِ جمہِ نِت --2--	----	ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥
پئُڑی --	----	ਪਉੜੀ ॥
نِنّدک مارے تتکالِ کھِنُ ٹِکنْ ن دِتے --	----	ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥
پ٘ربھ داس کا دُکھُ ن کھوِ سکہِ پھڑِ جونی جُتے --	----	ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥
متھے والِ پچھاڑِئنُ جم مارگِ مُتے --	Page# [524]	ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥
دُکھِ لگے بِللانِٹیا نرکِ گھورِ سُتے --	----	ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥
کنّٹھِ لاءِ داس رکھِئنُ نانک ہرِ ستے --20--	----	ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
سلوک م:5 --	----	ਸਲੋਕ ਮਃ ੫ ॥
رامُ جپہُ وڈبھاگیہو جلِ تھلِ پُورنُ سوءِ --	----	ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
نانک نامِ دھِیاۓِئےَ بِگھنُ ن لاگے کوءِ --1--	----	ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥
م:5 --	----	ਮਃ ੫ ॥

کوٹِ بِگھن تِسُ لاگتے جِس نوُ وِسرے ناءُ ـ ـ	----	ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
نانکُ اندِنُ بلپتے جِءُ سُنّجے گھرِ کاءُ ـ ـ2ـ ـ	----	ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥
پئُڑی ـ ـ	----	ਪਉੜੀ ॥
سِمرِ سِمرِ داتارُ منورتھ پوُرِیا ـ ـ	----	ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥
اِچھ پُنّی منِ آس گئے وِسوُرِیا ـ ـ	----	ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥
پائِیا نامُ نِدھانُ جِس نوُ بھالدا ـ ـ	----	ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥
جوُتِ مِلی سنّگِ جوُتِ رہِیا گھالدا ـ ـ	----	ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥
سُوکھ سہج آننّد وُٹھے تِتُ گھرِ ـ ـ	----	ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥
آوݨ جاݨ رہے جنمُ ن تہا مرِ ـ ـ	----	ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥
ساہِبُ[1] سیوکُ اِکُ اِکُ دِرسٹائِیا ـ ـ |	----	ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥
گُر پرّسادِ نانکُ سچِ سمائِیا ـ ـ21ـ ـ1ـ ـ2ـ ـ سُدھُ	----	ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ
راگُ گوُجری بھگتا کی باݨی	----	ਰਾਗੁ ਗੂਜਰੀ ਭਗਤਾ ਕੀ ਬਾਣੀ
ੴ ستِگُر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
سّری کبِیر جیءُ کا چئُپدا گھرُ 2 دوُجا ـ ـ	----	ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥

[1]صاحِبُ ـ

چارِ پاو دُءِ سِنّگ گُنّگ مُکھ
تب کَیسے گُن گئیہے --

ਚਾਰਿ ਪਾਵ ਦੁਇ ਸਿੰਗ ਗੁੰਗ ਮੁਖ
ਤਬ ਕੈਸੇ ਗੁਨ ਗਈਹੈ ॥

اُوٹھت بَیٹھت ٹھیگا پرِہے
تب کت مُوڈ لُکئیہے --1--

ਊਠਤ ਬੈਠਤ ਠੇਗਾ ਪਰਿਹੈ
ਤਬ ਕਤ ਮੂਡ ਲੁਕਈਹੈ ॥੧॥

ہرِ بِنُ بَیل بِرانے ہُئیہے --

ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥

پھاٹے ناکن ٹُوٹے کادھن
کودءُ کو بھُس کھئیہے --1-- رہاءُ --

ਫਾਟੇ ਨਾਕਨ ਟੂਟੇ ਕਾਧਨ
ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥

سارو دِنُ ڈولت بن مہیِیا
اجہُ ن پیٹ اگھئیہے --

ਸਾਰੋ ਦਿਨੁ ਡੋਲਤ ਬਨ ਮਹੀਆ
ਅਜਹੁ ਨ ਪੇਟ ਅਘਈਹੈ ॥

جن بھگتن کو کہو ن مانو
کیئو اپنو پئیہے --2--

ਜਨ ਭਗਤਨ ਕੋ ਕਹੋ ਨ ਮਾਨੋ
ਕੀਓ ਅਪਨੋ ਪਈਹੈ ॥੨॥

دُکھ سُکھ کرت مہا بھرمِ بُوڈو
انِک جونِ بھرمئیہے --

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ
ਅਨਿਕ ਜੋਨਿ ਭਰਮਈਹੈ ॥

رتن جنمُ کھوئِئو پربھ بِسرِئو
اِہُ اُسرُ کت پئیہے --3--

ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ
ਇਹੁ ਅਉਸਰੁ ਕਤ ਪਈਹੈ ॥੩॥

بھرمت پھرت تیلک کے کپِ جِءُ
گتِ بِنُ رَینِ بِہئیہے --

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ
ਗਤਿ ਬਿਨੁ ਰੈਨਿ ਬਿਹਈਹੈ ॥

کہت کبیر رام نام بِنُ
مُونڈ دھُنے پچھُتئیہے --4--1--

ਕਹਤ ਕਬੀਰ ਰਾਮ ਨਾਮ ਬਿਨੁ
ਮੂੰਡ ਧੁਨੇ ਪਛੁਤਈਹੈ ॥੪॥੧॥

گُوجری گھرُ 3 --	----	ਗੂਜਰੀ ਘਰੁ ੩ ॥
مُسِ مُسِ روٚوےَ کبِیر کی مائی --	----	ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥
اے بارِک کَیسے جِیوہِ رگھُرائی --1--	----	ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥
تننا بُننا سبھُ تجِئو ہےَ کبِیر --	----	ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥
ہرِ کا نامُ لِکھِ لیِئو سرِیر --1-- رہاءُ --	----	ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥
جب لگُ تاگا باہءُ بیہی --	----	ਜਬ ਲਗੁ ਤਾਗਾ ਬਾਹਉ ਬੇਹੀ ॥
تب لگُ بِسرے رامُ سنیہی --2--	----	ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥
اوچھی متِ میری جاتِ[1] جُلاہا -- | [1] ذاتِ-	----	ਓਛੀ ਮਤਿ ਮੇਰੀ ਜਾਤਿ ਜੁਲਾਹਾ ॥
ہرِ کا نامُ لہِئو مےَ لاہا --	----	ਹਰਿ ਕਾ ਨਾਮੁ ਲਹਿਓ ਮੈ ਲਾਹਾ ॥
کہت کبِیر سُنہُ میری مائی --	----	ਕਹਤ ਕਬੀਰ ਸੁਨਹੁ ਮੇਰੀ ਮਾਈ ॥
ہمرا اِن کا داتا ایکُ رگھُرائی --4--2--	----	ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥
گُوجری سّری نامدیو جی کے پدے گھرُ 1	Page# [525]	ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
جَو راجُ دیہِ ت کون بڈائی --	----	ਜੌ ਰਾਜੁ ਦੇਹਿ ਤ ਕਵਨ ਬਡਾਈ ॥
جَو بھیِکھ منّگاوہِ ت کِیا گھٹِ جائی --1--	----	ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
تُوںّ ہرِ بھجُ من میرے پدُ نِربانُ --	----	ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
بہُرِ ن ہوءِ تیرا آون جانُ --1-- رہاءُ --	----	ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥

سبھ تےَ اُپائی بھرم بھُلائی --	----	ਸਭ ਤੈ ਉਪਾਈ ਭਰਮ ਭੁਲਾਈ ॥
جِس تُوںّ دیوہِ تِسہِ بُجھائی --2--	----	ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
سِتگُرُ ملےَ ت سہسا جائی --	----	ਸਤਿਗੁਰੁ ਮਿਲੈ ਤ ਸਹਸਾ ਜਾਈ ॥
کِسُ ہءُ پُوجءُ دُوجا ندرِ ن آئی --3--	----	ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
اےکےَ پاتھر کیِجےَ بھاءُ --	----	ਏਕੈ ਪਾਥਰ ਕੀਜੈ ਭਾਉ ॥
دُوجےَ پاتھر دھرِیئےَ پاءُ --	----	ਦੂਜੈ ਪਾਥਰ ਧਰੀਐ ਪਾਉ ॥
جے اوہُ دےءُ ت اوہُ بھی دیوا --	----	ਜੇ ਓਹੁ ਦੇਉ ਤ ਓਹੁ ਭੀ ਦੇਵਾ ॥
کہِ نامدےءُ ہم ہرِ کی سیوا --4--1--	----	ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
گُوجری گھرُ 1 --	----	ਗੂਜਰੀ ਘਰੁ ੧ ॥
ملےَ ن لاچھےَ پار ملو پرملِیئو بَیٹھو ری آئی --	----	ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
آوت کنےَ ن پیکھِئو کونےَ جانڑےَ ری بائی --1--	----	ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
کئُنڑُ کہےَ کِنِ بُوجھیئےَ رمئِیا آکُلُ ری بائی --1-- رہاءُ --	----	ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
جِءُ آکاسےَ پنّکھِیئلو کھوجُ نِرکھِئو ن جائی --	----	ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥

جِ ءُ جل ماچھےَ ماچھلو مارگُ پیکھنْو ن جائی --2--	----	ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
جِ ءُ آکاسےَ گھڑُوئلو مِرگ تّرِسنا بھرِیا --	----	ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
نامے چے سُیامی بیٹھلو جِن تینےَ جرِیا --3--2--	----	ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
گُوجری سّری رودِاس جی کے پدے گھرُ 3	----	ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دُودھُ ت بچھرےَ تھنہُ بِٹارِئو --	----	ਦੂਧੁ ਤ ਬਛਰੈ ਥਨਹੁ ਬਿਟਾਰਿਓ ॥
پھُولُ بھورِ جلُ مِین بِگارِئو --1--	----	ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
مائی گوبِنّد پُوجا کہا لےَ چراوءُ --	----	ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
اورُ ن پھُولُ انُوپُ ن پاوءُ --1-- رہاءُ --	----	ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
مَیلاگر بیرّہے ہےَ بھُئِئنّگا --	----	ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
بِکھُ انّمرِتُ بسہِ اِک سنّگا --2--	----	ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
دھُوپ دِیپ نئِبیدہِ باسا --	----	ਧੂਪ ਦੀਪ ਨਈਬੇਦਹਿ ਬਾਸਾ ॥
کَیسے پُوج کرہِ تیری داسا --3--	----	ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
تنُ منُ ارپءُ پُوج چراوءُ --	----	ਤਨੁ ਮਨੁ ਅਰਪਉ ਪੂਜ ਚਰਾਵਉ ॥
گُر پرسادِ نِرنّجنُ پاوءُ --4--	----	ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥

پُوجا ارچا آہِ ن توری --	----	ਪੂਜਾ ਅਰਚਾ ਆਹਿ ਨ ਤੋਰੀ ॥
کہِ روِداس کون گتِ موری --5--1--	----	ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
گُوجری سری ترِلوچن جیءُ کے پدے گھرُ 1	----	ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
انترُ ملِ نرملُ نہی کینا باہرِ بھیکھ اُداسی --	----	ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
ہِردے کملُ گھٹِ برہمُ ن چینہا کاہے بھئِیا سنّیاسی --1--	----	ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹਾ ਕਾਹੇ ਭਇਆ ਸੰਨਿਆਸੀ ॥੧॥
بھرمے بھولی رے جے چندا --	Page# [526]	ਭਰਮੇ ਭੂਲੀ ਰੇ ਜੈ ਚੰਦਾ ॥
نہی نہی چینہِیا پرمانندا --1-- رہاءُ --	----	ਨਹੀ ਨਹੀ ਚੀਨ੍ਹਿਆ ਪਰਮਾਨੰਦਾ ॥੧॥ ਰਹਾਉ ॥
گھرِ گھرِ کھائِیا پنڈُ بدھائِیا کھنتھا مُندا مائِیا --	----	ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥
بھومِ مسانڑ کی بھسم لگائی گُر بِنُ تتُ ن پائِیا --2--	----	ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥
کاءِ جپہُ رے کاءِ تپہُ رے کاءِ بلووہُ پانڑی --	----	ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥
لکھ چئُراسیہ جِنہِ اُپائی سو سِمرہُ نربانڑی --3--	----	ਲਖ ਚਉਰਾਸੀਹ ਜਿਨ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

کاءِ کمنڈلُ کاپڑییا رے اٹھسٹھِ کاءِ پھراہی --	----	ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥
بدتِ ترِلوچنُ سُنُ رے پراݨی کݨ بِنُ گاہُ کِ پاہی --4--1--	----	ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥
گُوجری --	----	ਗੂਜਰੀ ॥
انّتِ کالِ جو لچھمی سِمرے اَیسی چِنّتا مہِ جے مرے --	----	ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
سرپ جونِ ولِ ولِ اُئترے --1--	----	ਸਰਪ ਜੋਨਿ ਵਲਿ ਵਲਿ ਅਉਤਰੈ ॥੧॥
اری بائی گوبِد نامُ متِ بِیسرے -- رہاءُ --	----	ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
انّتِ کالِ جو اِستّری سِمرے اَیسی چِنّتا مہِ جے مرے --	----	ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
بیسوا جونِ ولِ ولِ اُئترے --2--	----	ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
انّتِ کالِ جو لڑِکے سِمرے اَیسی چِنّتا مہِ جے مرے --	----	ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
سُوکر جونِ ولِ ولِ اُئترے --3--	----	ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
انّتِ کالِ جو منّدر سِمرے اَیسی چِنّتا مہِ جے مرے --	----	ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
پّریت جونِ ولِ ولِ اُئترے --4--	----	ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

انّتِ کالِ نارائِنُ سِمرے اَیسی چِنّتا مہِ جے مرے --	----	ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
بدتِ تِلوچنُ تے نر مُکتا پیتنّبرُ وا کے رِدے بسے --5--2--	----	ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
گُوجری سّری جَیدیو جی ءُ کا پدا گھرُ 4	----	ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
پرمادِ پُرکھمنوپمنّ ستِ آدِ بھاو رتنّ --	----	ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
پرمدبھُتنّ پرکّرِتِ پرنّ جدِچِنّتِ سرب گتنّ --1--	----	ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
کیول رام نام منورمنّ --	----	ਕੇਵਲ ਰਾਮ ਨਾਮ ਮਨੋਰਮੰ ॥
بدِ انّمرِت تت مِئِنّ --	----	ਬਦਿ ਅੰਮ੍ਰਿਤ ਤਤ ਮਇਅੰ ॥
ن دنوتِ ج سمرٹین جنم جرادھِ مرنْ بھئِنّ --1-- رہاءُ --	----	ਨ ਦਨੋਤਿ ਜ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
اِچھسِ جمادِ پرابھینّ جسُ سّوستِ سُکّرِت کّرِتنّ --	----	ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
بھو بھُوت بھاو سمبّیِنّ پرمنّ پّرسنّمِدنّ --2--	----	ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਰਸੰਨਮਿਦੰ ॥੨॥

لوبھادِ دِرسٹِ پر گرِہنّ جدِبدھِ آچرنّ --	----	ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
تجِ سکل دُہکرِت دُرمتی بھجُ چکّردھر سرنّ --3--	----	ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ہرِ بھگت نِج نِہکیولا رِد کرمنٹا بچسا --	----	ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
جوگین کِنّ جگین کِنّ دانین کِنّ تپسا --4--	----	ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
گوبِنّد گوبِنّدیتِ جپِ نر سکل سِدھِ پدنّ --	----	ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
جَیدیو آئِءُ تس سپھُٹنّ بھو بھُوت سرب گتنّ --5--1--	----	ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥
ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ دیوگنّدھاری مہلا[1] 4 گھرُ 1 -- | [1] محلا-	Page# [527]	ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
سیوک جن نے ٹھاکرُ لِو لاگے --	----	ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
جو تُمرا جسُ کہتے گُرمتِ تِن مُکھ بھاگ سبھاگے --1-- رہاءُ --	----	ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥

ٹُوٹے مائِیا کے بنّدھن پھاہے ہرِ رام نام لِو لاگے --	----	ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
ہمرا منُ موہِئو گُر موہِن ہم بِسم بھئی مُکھِ لاگے --1--	----	ਹਮਰਾ ਮਨੁ ਮੋਹਿਓ ਗੁਰ ਮੋਹਿਨ ਹਮ ਬਿਸਮ ਭਈ ਮੁਖਿ ਲਾਗੇ ॥੧॥
سگلی رَینِ سوئی انّدھِیاری گُر کِنّچت کِرپا جاگے --	----	ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
جن نانک کے پرّبھ سُنّدر سُیامی موہِ تُم سرِ اورُ ن لاگے --2--1--	----	ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
دیوگنّدھاری --	----	ਦੇਵਗੰਧਾਰੀ ॥
میرو سُنّدرُ کہہُ ملےَ کِتُ گلی --	----	ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
ہرِ کے سنّت بتاوہُ مارگُ ہم پِچھےَ لاگِ چلی --1-- رہاءُ --	----	ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥
پرّءِ کے بچن سُکھانے ہِیئرےَ اِہ چال بنی ہےَ بھلی --	----	ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
لٹُری مدھُری ٹھاکُر بھائی اوہ سُنّدرِ ہرِ ڈھُلِ ملی --1--	----	ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
ایکو پرّءُ سکھِییا سبھ پرّءِ کی جو بھاوےَ پِر سا بھلی --	----	ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥

نانکُ گرِیبُ[1] کِیا کرے بِچارا ہرِ بھاوے تِتُ راہِ چلی --2--2-- |	----	ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
[1]غرِیبُ-		
دیوگنّدھاری --	----	ਦੇਵਗੰਧਾਰੀ ॥
میرے من مُکھِ ہرِ ہرِ ہرِ بولیئے --	----	ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥
گُرمُکھِ رنّگِ چلُولے راتی ہرِ پرؚیم بھِینی چولیئے --1-- رہاءُ --	----	ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥
ہءُ پھِرءُ دِوانی آول باول تِسُ کارنِ ہرِ ڈھولیئے --	----	ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥
کوئی میلے میرا پرؚیتمُ پِیارا ہم تِس کی گُل گولیئے --1--	----	ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥
ستِگُرُ پُرکھُ مناوہُ اپُنا ہرِ انّمرِتُ پی جھولیئے --	----	ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥
گُر پرؚسادِ جن نانک پائِیا ہرِ لادھا دیہ ٹولیئے --2--3--	----	ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥
دیوگنّدھاری --	----	ਦੇਵਗੰਧਾਰੀ ॥
اب ہم چلی ٹھاکُر پہِ ہارِ --	----	ਅਬ ਹਮ ਚਲੀ ਠਾਕੁਰ ਪਹਿ ਹਾਰਿ ॥
جب ہم سرنِ پرؚبھُو کی آئی راکھُ پرؚبھُو بھاوے مارِ --1-- رہاءُ --	----	ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥

لوکن کی چترُائی اُپما تے بَیسنّترِ جارِ --	----	ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
کوئی بھلا کہءُ بھاوےَ بُرا کہءُ ہم تنُ دِیئو ہےَ ڈھارِ --1--	Page# [528]	ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
جو آوت سرنِ ٹھاکر پّربھُ تُمری تِسُ راکھہُ کِرپا دھارِ --	----	ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
جن نانك سرنِ تُماری ہرِ جیءُ راکھہُ لاج مُرارِ --2--4--	----	ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥
دیوگنّدھاری --	----	ਦੇਵਗੰਧਾਰੀ ॥
ہرِ گُنڑ گاوےَ ہءُ تِسُ بلِہاری --	----	ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥
دیکھِ دیکھِ جِیوا سادھ گُر درسنُ جِسُ ہِردےَ نامُ مُراری --1-- رہاءُ --	----	ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
تُم پوِتّر پاون پُرکھ پّربھ سُیامی ہم کِءُ کرِ مِله جُوٹھاری --	----	ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥
ہمرےَ جیءِ ہورُ مُکھِ ہورُ ہوت ہےَ ہم کرمِہینڑ کوُڑِیاری --1--	----	ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
ہمری مُدّر نامُ ہرِ سُیامی رِد انّترِ دُسٹ دُسٹاری --	----	ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥

جِءُ بھاوےَ تِءُ راکھہُ سُیامی جن نانک سرنِ تُمّھاری --2--5--	----	ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਾਰੀ ॥੨॥੫॥
دیوگنّدھاری --	----	ਦੇਵਗੰਧਾਰੀ ॥
ہرِ کے نام بِنا سُنّدرِ ہےَ نکٹی --	----	ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥
جِءُ بیسُیا کے گھرِ پُوتُ جمتُ ہےَ تِسُ نامُ پرِئو ہےَ دھرکٹی --1-- رہاءُ --	----	ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
جِن کے ہِردے ناہِ ہرِ سُیامی تے بِگڑ رُوپ بیرکٹی --	----	ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥
جِءُ نِگرا بہُ باتا جانٹےَ اوہُ ہرِ درگہ ہےَ بھرسٹی --1--	----	ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
جِن کءُ دئِیالُ ہویا میرا سُیامی تِنا سادھ جنا پگ چکٹی --	----	ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥
نانکپِتت پوِت مِلِ سنّگتِ گُر ستِگُر پاچھے چھُٹکی --2--6-- چھکا 1	----	ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਟਕੀ ॥੨॥੬॥ ਛਕਾ ੧
دیوگنّدھاری مہلا[1] 5 گھرُ 2 | محلا[1]	----	ਦੇਵਗੰਧਾਰੀ ਮਹਲਾ ੫ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
مائی گُر چرنٹی چِتُ لائیئےَ --	----	ਮਾਈ ਗੁਰ ਚਰਣੀ ਚਿਤੁ ਲਾਈਐ ॥

پّربھ ہوءِ کرِپالُ کملُ پرگاسے سدا سدا ہرِ دھیائیۓ --1-- رہاءُ --	----	ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
انّترِ ایکو باہرِ ایکو سبھ مہِ ایکُ سمائیۓ --	----	ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥
گھٹِ اوگھٹِ روِیا سبھ ٹھائی ہرِ پُورن برہمُ دِکھائیۓ --1--	----	ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
اُستتِ کرہِ سیوک مُنِ کیتے تیرا انّتُ ن کتہو پائیۓ --	----	ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥
سُکھداتے دُکھ بھنّجن سُیامی جن نانک سد بلِ جائیۓ --2--1--	----	ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥
دیوگنّدھاری --	----	ਦੇਵਗੰਧਾਰੀ ॥
مائی ہونہار سو ہوئیۓ --	----	ਮਾਈ ਹੋਨਹਾਰ ਸੋ ਹੋਈਐ ॥
راچِ رہِئو رچنا پّربھ اپنی کہا لابھُ کہا کھوئیۓ --1-- رہاءُ --	----	ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥
کہ پھُولہِ آننّد بکھےَ سوگ کب ہسنو کب روئیۓ --	----	ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥
کبہُو مَیلُ بھرے ابھِمانی کب سادھو سنّگِ دھوئیۓ --1--	----	ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥

کوءِ ن میٹے پّربھ کا کِیا دُوسر ناہی الوئیۓ --	----	ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥
کہُ نانک تِس گر بلِہاری جِہ پّرسادِ سُکھِ سوئیۓ --2--2--	----	ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥
دیوگنّدھاری --	----	ਦੇਵਗੰਧਾਰੀ ॥
مائی سُنت سوچ بھےَ ڈرت --	Page# [529]	ਮਾਈ ਸੁਨਤ ਸੋਚ ਭੈ ਡਰਤ ॥
میر تیر تجءُ ابھمانا سرنِ سُیامی کی پرت --1-- رہاءُ --	----	ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥
جو جو کہےَ سوئی بھل مانءُ ناہِ ن کا بول کرت --	----	ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥
نِمکھ ن بِسرءُ ہیئے مورے تے بِسرت جائی ہءُ مرت --1--	----	ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥
سُکھدائی پُورن پّربھُ کرتا میری بہُتُ اِیانپ جرت --	----	ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥
نِرگُنِ کرُوپِ کُلہِیݨ نانک ہءُ اند رُوپ سُیامی بھرت --2--3--	----	ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥
دیوگنّدھاری --	----	ਦੇਵਗੰਧਾਰੀ ॥
من ہر کِیرتِ کرِ سدہُوںّ --	----	ਮਨ ਹਰਿ ਕੀਰਤਿ ਕਰਿ ਸਦਹੂੰ ॥

گاوت سُنت جپت اُدھارےَ برن ابرنا سبھہُوںؔ --1-- رہاءُ --	----	ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥
جہ تے اُپجِئو تہی سمائِئو اِہ بِدھِ جانی تبہُوںؔ --	----	ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥
جہا جہا اِہ دیہی دھاری رہنُ ن پائِئو کبہُوںؔ --1--	----	ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥
سُکھُ آئِئو بھےَ بھرم بِناسے کرِپال ہُوۓ پربھ جبہُو --	----	ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੁਏ ਪ੍ਰਭ ਜਬਹੂ ॥
کہُ نانک میرے پُورے منورتھ سادھسنّگِ تجِ لبہُوںؔ --2--4--	----	ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥
دیوگنّدھاری --	----	ਦੇਵਗੰਧਾਰੀ ॥
من جِءُ اپُنے پربھ بھاوءُ --	----	ਮਨ ਜਿਉ ਅਪੁਨੇ ਪ੍ਰਭ ਭਾਵਉ ॥
نیِچہُ نیِچُ نیِچُ اتِ نانّہا ہوءِ گریبُ[1] بُلاوءُ --1-- رہاءُ --	----	ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
[1]غرِیبُ-		
انِک اڈنّبر مائِیا کے بِرتھے تا سِءُ پریِتِ گھٹاوءُ --	----	ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥
جِءُ اپنو سُیامی سُکھُ مانےَ تا مہِ سوبھا پاوءُ --1--	----	ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥

داسن داس ریݨُ داسن کی جن کی ٹہل کماوءُ --	----	ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥
سرب سُوکھ بڈِیائی نانکُ جِیوءُ مُکھہُ بُلاوءُ --2--5--	----	ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥
دیوگنّدھاری --	----	ਦੇਵਗੰਧਾਰੀ ॥
پّربھ جی تءُ پّرسادِ بھّرمُ ڈارِئو --	----	ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥
تُمری کّرِپا تے سبھُ کو اپنا من مہِ اِہےَ بیچارِئو --1-- رہاءُ --	----	ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥
کوٹِ پرادھ مٹے تیری سیوا درسنِ دُوکھُ اُتارِئو --	----	ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥
نامُ جپت مہا سُکھُ پائِئو چِنّتا روگُ بِدارِئو --1--	----	ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥
کامُ کّرودھُ لوبھُ جھُوٹھُ نِنّدا سادھُو سنّگِ بِسارِئو --	----	ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥
مائِیا بنّدھ کاٹے کِرپا نِدھِ نانکُ آپِ اُدھارِئو --2--6--	----	ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥
دیوگنّدھاری --	----	ਦੇਵਗੰਧਾਰੀ ॥
من سگل سِیانپ رہی --	----	ਮਨ ਸਗਲ ਸਿਆਨਪ ਰਹੀ ॥

کرن کراونہار سُیامی نانک اوٹ گہی --1-- رہاۓ --	----	ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥
آپُ میٹِ پۓ سرݨائی اِہ مت سادھو کہی --	----	ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥
پّربھ کی آگیا مانِ سُکھُ پائِیا بھرمُ ادھیرا لہی --1--	----	ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥
جان پّربین سُیامی پّربھ میرے سرݨِ تُماری اہی --	----	ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥
کھِن مہِ تھاپ اُتھاپنہارے کُدرتِ[1] کیم[2] ن پہی --2--7-- |	----	ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥
[1]قُدرتِ- [2]قیم-		
دیوگندھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
ہرِ پّران پّربھُو سُکھداتے --	----	ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥
گُر پّرسادِ کاہُو جاتے --1-- رہاۓ --	----	ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥
سنّت تُمارے تُمرے پّریتم تِن کءُ کال ن کھاتے --	----	ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥
رنّگِ تُمارَے لال بھۓ ہےَ رام نام رس ماتے --1--	----	ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥
مہا کِلبِکھ کوٹِ دوکھ روگا پّربھ دِرسٹِ تُہاری ہاتے --	----	ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

سووت جاگِ ہرِ ہرِ ہرِ گائِیا نانکؔ گُر چرن پراتے --2--8--	Page# [530]	ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥
دیوگنّدھاری 5 --	----	ਦੇਵਗੰਧਾਰੀ ੫ ॥
سو پّربھُ جت کت پیکھِئو نَینی --	----	ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥
سُکھدائی جیئن کو داتا انّمرِتُ جا کی بَینی --1-- رہاءُ --	----	ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
اگِیانُ ادھیرا سنّتی کاٹِیا جیء دانُ گُر دَینی --	----	ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
کرِ کرِپا کرِ لینو اپُنا جلتے سیِتل ہونی --1--	----	ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
کرمُ دھرمُ کِچھُ اُپجِ ن آئِئو ن اُپجی نِرمل کرنی --	----	ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥
چھاڈِ سِیانپ سنّجم نانک لاگو گُر کی چرنی --2--9--	----	ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
دیوگنّدھاری 5 --	----	ਦੇਵਗੰਧਾਰੀ ੫ ॥
ہرِ رام نامُ جپ لاہا --	----	ਹਰਿ ਰਾਮ ਨਾਮੁ ਜਪਿ ਲਾਹਾ ॥
گتِ پاوہِ سُکھ سہج انندا کاٹے جم کے پھاہا --1-- رہاءُ --	----	ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥

کھوجت کھوجت کھوجِ بیچارِئو ہرِ سنّت جن پہِ آہا --	----	ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨ ਪਹਿ ਆਹਾ ॥
تِنّہا پراپتِ ایہُ ندھانا جنّہ کےَ کرمِ لِکھاہا --1--	----	ਤਿਨ੍ਾ ਪਰਾਪਤਿ ਏਹੁ ਨਿਧਾਨਾ ਜਿਨ੍ ਕੈ ਕਰਮਿ ਲਿਖਾਹਾ ॥੧॥
سے بڈبھاگی سے پتِونّتے سیئی پُورے ساہا --	----	ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥
سُنّدر سُگھڑ سرُوپ تے نانک جنّہ ہرِ ہرِ نامُ وِساہا --2--10--	----	ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ ਹਰਿ ਹਰਿ ਨਾਮੁ ਵਿਸਾਹਾ ॥੨॥੧੦॥
دیوگنّدھاری 5 --	----	ਦੇਵਗੰਧਾਰੀ ੫ ॥
من کہ اہنکّارِ اپھارا --	----	ਮਨ ਕਹ ਅਹੰਕਾਰਿ ਅਫਾਰਾ ॥
دُرگنّدھ اپوِتّر اپاون بھیِترِ جو دِسےَ سو چھارا --1-- رہاۓ --	----	ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥
جِنِ کیِیا تِسُ سِمرِ پرانی جیءُ پرّان جِنِ دھارا --	----	ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥
تِسہِ تیاگِ اور لپٹاوہِ مرِ جنمہِ مُگدھ گوارا --1--	----	ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥
انّدھ گُنّگ پِنّگل متِ ہِینا پرّبھ راکھہُ راکھنہارا --	----	ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥

کرن کراونہار سمرتھا کِیا نانک جنّت بِچارا ۔۔2۔۔11۔۔	----	ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥
دیوگنّدھاری 5 ۔۔	----	ਦੇਵਗੰਧਾਰੀ ੫ ॥
سو پرّبھُ نیرےَ ہُو تے نیرےَ ۔۔	----	ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥
سِمرِ دھِیاءِ گاءِ گُن گوبِنّد دِنُ رَینِ ساجھ سویرےَ ۔۔1۔۔ رہاءُ ۔۔	----	ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥
اُدھرُ دیہ دُلبھ سادھو سنّگِ ہرِ ہرِ نامُ جپیرےَ ۔۔	----	ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥
گھری ن مُہتُ ن چسا بِلنّبہُ کالُ نِتہِ نِت ہیرےَ ۔۔1۔۔	----	ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥
انّدھ بِلا تے کاڈھہُ کرتے کِیا ناہی گھرِ تیرےَ ۔۔	----	ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥
نامُ ادھارُ دِیجےَ نانک کءُ آنند سُوکھ گھنیرےَ ۔۔2۔۔12۔۔ چھکے 2 ۔۔	----	ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥
دیوگنّدھاری 5 ۔۔	----	ਦੇਵਗੰਧਾਰੀ ੫ ॥
من گُر مِلِ نامُ ارادھِئو ۔۔	----	ਮਨ ਗੁਰ ਮਿਲਿ ਨਾਮੁ ਅਰਾਧਿਓ ॥

سُوکھ سہج آنند منگل رس جِیون کا مُولُ بادھِئو --1-- رہاءُ --	----	ਸੁਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
کرِ کرِپا اپُنا داسُ کِینو کاٹے مائِیا پھادھِئو --	----	ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥
بھاءُ بھگتِ گاءِ گُنڑ گوبِد جم کا مارگُ سادھِئو --1--	----	ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥
بھئِئو انگرہُ مِٹِئو مورچا امول پدارتھُ لادھِئو --	----	ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥
بلِہارےَ نانک لکھ بیرا میرے ٹھاکُر اگم اگادھِئو --2--13--	----	ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥
دیوگنّدھاری 5 --	----	ਦੇਵਗੰਧਾਰੀ ੫ ॥
مائی جو پ٘ربھ کے گُن گاوےَ --	Page# [531]	ਮਾਈ ਜੋ ਪ੍ਰਭ ਕੇ ਗੁਨ ਗਾਵੈ ॥
سپھل آئِیا جِیون پھلُ تا کو پارب٘رہم لِو لاوےَ --1-- رہاءُ --	----	ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
سُنّدرُ سُگھڑُ سُورُ سو بیتا جو سادھُو سنّگُ پاوےَ --	----	ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥
نامُ اُچارُ کرے ہرِ رسنا بہُڑِ ن جونی دھاوےَ --1--	----	ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥

پُورن بّرہمُ روِیا من تن مہِ آن ن دِرسٹی آوے --	----	ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥
نرک روگ نہی ہووت جن سنّگِ نانک جِسُ لڑِ لاوے --2--14--	----	ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
دیوگنّدھاری 5 --	----	ਦੇਵਗੰਧਾਰੀ ੫ ॥
چنّچلُ سُپنے ہی اُرجھائِیو --	----	ਚੰਚਲੁ ਸੁਪਨੈ ਹੀ ਉਰਝਾਇਓ ॥
اِتنی ن بُوجھے کبہُو چلنا بِکل بھئِیو سنّگِ مائِیو --1-- رہاءُ --	----	ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
کسم رنّگ سنّگ رسِ رچِیا بِکھیا ایک اُپائِیو --	----	ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥
لوبھ سُنے منِ سُکھُ کرِ مانے بیگِ تہا اُٹھِ دھائِیو --1--	----	ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥
پھِرت پھِرت بہُتُ سّرمُ پائِیو سنّت دُیارے آئِیو --	----	ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥
کری کّرِپا پاربّرہمِ سُیامی نانک لِیئو سمائِیو --2--15--	----	ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥
دیوگنّدھاری 5 --	----	ਦੇਵਗੰਧਾਰੀ ੫ ॥
سرب سُکھا گُر چرنا --	----	ਸਰਬ ਸੁਖਾ ਗੁਰ ਚਰਨਾ ॥

کِلمل ڈارن منہِ سدھارن
اِہ آسر موہِ ترنا --1-- رہاءُ --

ਕਲਿਮਲ ਡਾਰਨ ਮਨਹਿ ਸਧਾਰਨ
ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥

پُوجا ارچا سیوا بنّدن
اِہے ٹہل موہِ کرنا --

ਪੂਜਾ ਅਰਚਾ ਸੇਵਾ ਬੰਦਨ
ਇਹੈ ਟਹਲ ਮੋਹਿ ਕਰਨਾ ॥

بِگسے منُ ہووے پرگاسا
بہُرِ ن گربھے پرنا --1--

ਬਿਗਸੈ ਮਨੁ ਹੋਵੈ ਪਰਗਾਸਾ
ਬਹੁਰਿ ਨ ਗਰਭੈ ਪਰਨਾ ॥੧॥

سپھل مُورتِ پرسءُ سنّتن کی
اِہے دھِیانا دھرنا --

ਸਫਲ ਮੂਰਤਿ ਪਰਸਉ ਸੰਤਨ ਕੀ
ਇਹੈ ਧਿਆਨਾ ਧਰਨਾ ॥

بھئِیو کِرپالُ ٹھاکُرُ نانک کءُ
پرِئو سادھ کی سرنا --2--16--

ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ
ਪਰਿਓ ਸਾਧ ਕੀ ਸਰਨਾ ॥੨॥੧੬॥

دیوگنّدھاری مہلا[1] 5 -- | مہلا[1]

ਦੇਵਗੰਧਾਰੀ ਮਹਲਾ ੫ ॥

اپُنے ہرِ پہِ بِنتی کہیِئے --

ਅਪੁਨੇ ਹਰਿ ਪਹਿ ਬਿਨਤੀ ਕਹੀਐ ॥

چارِ پدارتھ انّد منّگل نِدھِ
سُوکھ سہج سِدھِ لہیِئے --1-- رہاءُ --

ਚਾਰਿ ਪਦਾਰਥ ਅਨਦ ਮੰਗਲ ਨਿਧਿ
ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥

مانُ تیاگِ ہرِ چرنی لاگءُ
تِسُ پّربھ انّچلُ گہیِئے --

ਮਾਨੁ ਤਿਆਗਿ ਹਰਿ ਚਰਨੀ ਲਾਗਉ
ਤਿਸੁ ਪ੍ਰਭ ਅੰਚਲੁ ਗਹੀਐ ॥

آچ ن لاگے اگنِ ساگر تے
سرنِ سُیامی کی اہیِئے --1--

ਆਚ ਨ ਲਾਗੈ ਅਗਨਿ ਸਾਗਰ ਤੇ
ਸਰਨਿ ਸੁਆਮੀ ਕੀ ਅਹੀਐ ॥੧॥

کوٹِ پرادھ مہا اکِرتگھن
بھُرِ بھُرِ پرّبھ سہیئےَ --

ਕੋਟਿ ਪਰਾਧ ਮਹਾ ਅਕ੍ਰਿਤਘਨ
ਬਹੁਰਿ ਬਹੁਰਿ ਪ੍ਰਭ ਸਹੀਐ ॥

کرُݨا مےَ پُورن پرمیسُر
نانک تِسُ سرنہیئےَ --2--17--

ਕਰੁਣਾ ਮੈ ਪੂਰਨ ਪਰਮੇਸੁਰ
ਨਾਨਕ ਤਿਸੁ ਸਰਨਹੀਐ ॥੨॥੧੭॥

دیوگنّدھاری 5 --

ਦੇਵਗੰਧਾਰੀ ੫ ॥

گُر کے چرن رِدےَ پرویسا --

ਗੁਰ ਕੇ ਚਰਨ ਰਿਦੈ ਪਰਵੇਸਾ ॥

روگ سوگ سبھِ دُوکھ بِناسے
اُترے سگل کلیسا --1-- رہاءُ --

ਰੋਗ ਸੋਗ ਸਭਿ ਦੂਖ ਬਿਨਾਸੇ
ਉਤਰੇ ਸਗਲ ਕਲੇਸਾ ॥੧॥ ਰਹਾਉ ॥

جنم جنم کے کِلبِکھ ناسہِ
کوٹِ مجن اِسنانا --

ਜਨਮ ਜਨਮ ਕੇ ਕਿਲਬਿਖ ਨਾਸਹਿ
ਕੋਟਿ ਮਜਨ ਇਸਨਾਨਾ ॥

نامُ نِدھانُ گاوت گُݨ گوبِنّد
لاگو سہجِ دھِیانا --1--

ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ
ਲਾਗੋ ਸਹਜਿ ਧਿਆਨਾ ॥੧॥

کرِ کرِپا اپُنا داسُ کینو
بنّدھن تورِ نِرارے --

ਕਰਿ ਕਿਰਪਾ ਅਪੁਨਾ ਦਾਸੁ ਕੀਨੋ
ਬੰਧਨ ਤੋਰਿ ਨਿਰਾਰੇ ॥

جپِ جپِ نامُ جِیوا تیری باݨی
نانک داس بلِہارے --2--18-- چھکے
3 --

ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ
ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩
॥

دیوگنّدھاری مہلا[1] 5 -- | [1]محلا-

ਦੇਵਗੰਧਾਰੀ ਮਹਲਾ ੫ ॥

مائی پرّبھ کے چرن نِہارءُ --

ਮਾਈ ਪ੍ਰਭ ਕੇ ਚਰਨ ਨਿਹਾਰਉ ॥

کرہُ انگرہُ سُیامی میرے
من تے کبہُ ن ڈارءُ --1-- رہاءُ --

ਕਰਹੁ ਅਨੁਗ੍ਰਹੁ ਸੁਆਮੀ ਮੇਰੇ
ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥

سادھو دھورِ لائی مُکھِ مستکِ
کام کرودھ بِکھُ جارءُ --
Page# [532]
ਸਾਧੂ ਧੂਰਿ ਲਾਈ ਮੁਖਿ ਮਸਤਕਿ
ਕਾਮ ਕ੍ਰੋਧ ਬਿਖੁ ਜਾਰਉ ॥

سبھ تے نِیچُ آتم کرِ مانءُ
من مہِ اِہُ سُکھُ دھارءُ --1--

ਸਭ ਤੇ ਨੀਚੁ ਆਤਮ ਕਰਿ ਮਾਨਉ
ਮਨ ਮਹਿ ਇਹੁ ਸੁਖੁ ਧਾਰਉ ॥੧॥

گُن گاوہ ٹھاکر اِبناسی
کلمل سگلے جھارءُ --

ਗੁਨ ਗਾਵਹ ਠਾਕੁਰ ਅਬਿਨਾਸੀ
ਕਲਮਲ ਸਗਲੇ ਝਾਰਉ ॥

نام نِدھانُ نانک دانُ پاوءُ
کنٹھِ لاءِ اُرِ دھارءُ --2--19--

ਨਾਮ ਨਿਧਾਨੁ ਨਾਨਕ ਦਾਨੁ ਪਾਵਉ
ਕੰਠਿ ਲਾਇ ਉਰਿ ਧਾਰਉ ॥੨॥੧੯॥

دیوگندھاری مہلا[1] 5 -- | محلا[1]

ਦੇਵਗੰਧਾਰੀ ਮਹਲਾ ੫ ॥

پربھ جیءُ پیکھءُ درسُ تُمارا --

ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥

سُندر دھِیانُ دھارُ دِنُ رَینی
جیء پران تے پیارا --1-- رہاءُ --

ਸੁੰਦਰ ਧਿਆਨੁ ਧਾਰੁ ਦਿਨੁ ਰੈਨੀ
ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥

ساستر بید پُران اوِلوکے
سِمرِت تتُ بیچارا --

ਸਾਸਤ੍ਰ ਬੇਦ ਪੁਰਾਨ ਅਵਿਲੋਕੇ
ਸਿਮ੍ਰਿਤਿ ਤਤੁ ਬੀਚਾਰਾ ॥

دِینا ناتھ پرانپتِ پُورن
بھوجل اُدھرنہارا --1--

ਦੀਨਾ ਨਾਥ ਪ੍ਰਾਨਪਤਿ ਪੂਰਨ
ਭਵਜਲ ਉਧਰਨਹਾਰਾ ॥੧॥

آدِ جُگادِ بھگت جن سیوک تا کی بکھےَ ادھارا ۔۔	----	ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥
تِن جن کی دھُورِ باچھےَ نِت نانکُ پریسرُ دیونہارا ۔۔2۔۔20۔۔	----	ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ ॥੨॥੨੦॥
دیوگنّدھاری مہلا[1] 5 ۔۔ | [1]محلا۔	----	ਦੇਵਗੰਧਾਰੀ ਮਹਲਾ ੫ ॥
تیرا جنُ رام رسائِڑ ماتا ۔۔	----	ਤੇਰਾ ਜਨੁ ਰਾਮ ਰਸਾਇਣਿ ਮਾਤਾ ॥
پرّیم رسا نِدھِ جا کءُ اُپجی چھوڈِ ن کتہُو جاتا ۔۔1۔۔ رہاءُ ۔۔	----	ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥
بیَٹھت ہرِہرِ سووت ہرِہرِ ہرِ رسُ بھوجنُ کھاتا ۔۔	----	ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥
اٹھسٹھِ تیِرتھ مجنُ کینو سادھُو دھُوری ناتا ۔۔1۔۔	----	ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥੧॥
سپھلُ جنمُ ہرِجن کا اُپجِیا جِنِ کینو سئُتُ بِدھاتا ۔۔	----	ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥
سگل سمُوہ لےَ اُدھرے نانکُ پُورن برّہمُ پچھاتا ۔۔2۔۔21۔۔	----	ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥੨॥੨੧॥
دیوگنّدھاری مہلا[1] 5 ۔۔ | [1]محلا۔	----	ਦੇਵਗੰਧਾਰੀ ਮਹਲਾ ੫ ॥
مائی گُربِنُ گِیانُ ن پائیئےَ ۔۔	----	ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥

انِک پّرکار پھِرت بِللاتے مِلت نہی گوسائیۓ --1-- رہاءُ --	----	ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥੧॥ ਰਹਾਉ ॥
موہ روگ سوگ تنُ بادھِئو بہُ جونی بھرمائیۓ --	----	ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥
ٹِکنُ ن پاوے بِنُ ستسنّگتِ کِسُ آگے جاءِ رُویائیۓ --1--	----	ਟਿਕਨੁ ਨ ਪਾਵੈ ਬਿਨੁ ਸਤਸੰਗਤਿ ਕਿਸੁ ਆਗੈ ਜਾਇ ਰੂਆਈਐ ॥੧॥
کرے انُگرہُ سُیامی میرا سادھ چرن چِتُ لائیۓ --	----	ਕਰੈ ਅਨੁਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤੁ ਲਾਈਐ ॥
سنّکٹ گھور کٹے کھِن بھیِترِ نانک ہرِ درسِ سمائیۓ --2--22--	----	ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ ॥੨॥੨੨॥
دیوگنّدھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
ٹھاکُر ہوۓ آپِ دئِیال --	----	ਠਾਕੁਰ ਹੋਏ ਆਪਿ ਦਇਆਲ ॥
بھئی کلِیانڑ انّد رُوپ ہوئی ہےَ اُبرے بال گُپال -- رہاءُ --	----	ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥
دُءِ کر جوڑِ کری بینںّتی پاربّرہمُ منِ دھِیائِیا --	----	ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥
ہاتھُ دےءِ راکھے پرمیسُرِ سگلا دُرتُ مِٹائِیا --1--	----	ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥

ور ناری مِلِ منّگلُ گائِیا ٹھاکُر کا جَیکارُ ۔۔	----	ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥
کہُ نانکؔ جن کءُ بلِ جائیِۓَ جو سبھنا کرے اُدھارُ ۔۔2۔۔23۔۔	----	ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
دیوگنّدھاری مہلا[1] 5 ۔۔ | [1]محلا۔	Page# [533]	ਦੇਵਗੰਧਾਰੀ ਮਹਲਾ ੫ ॥
اپُنے ستِگُر پہِ بِنءُ کہِیا ۔۔	----	ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥
بھۓ کِرپال دئِیال دُکھ بھنّجن میرا سگل انّدیسرا گئِیا ۔۔ رہاءُ ۔۔	----	ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥
ہم پاپی پاکھنّڈی لوبھی ہمرا گُنُ اوگُنُ سبھُ سہِیا ۔۔	----	ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥
کرُ مستکِ دھارِ ساجِ نِواجے[1] مُۓ دُسٹ جو کھئِیا ۔۔1۔۔ | [1]نِوازے۔	----	ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥
پرئُپکاری سرب سدھاری سپھل درسن سہجِئیا ۔۔	----	ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥
کہُ نانکؔ نِرگُنڑ کءُ داتا چرنڑ کمل اُر دھرِیا ۔۔2۔۔24۔۔	----	ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥੨॥੨੪॥
دیوگنّدھاری مہلا[1] 5 ۔۔ | [1]محلا۔	----	ਦੇਵਗੰਧਾਰੀ ਮਹਲਾ ੫ ॥
اناتھ ناتھ پّربھ ہمارے ۔۔	----	ਅਨਾਥ ਨਾਥ ਪ੍ਰਭ ਹਮਾਰੇ ॥

سرنِ آئِو راکھنہارے -- رہاءُ --	----	ਸਰਨਿ ਆਇਓ ਰਾਖਨਹਾਰੇ ॥ ਰਹਾਉ ॥
سرب پاکھ راکھُ مُرارے --	----	ਸਰਬ ਪਾਖ ਰਾਖੁ ਮੁਰਾਰੇ ॥
آگےَ پاچھےَ انّتی وارے --1--	----	ਆਗੈ ਪਾਛੈ ਅੰਤੀ ਵਾਰੇ ॥੧॥
جب چِتوءُ تب تُہارے --	----	ਜਬ ਚਿਤਵਉ ਤਬ ਤੁਹਾਰੇ ॥
اُن سمّہارِ میرا منُ سدھارے --2--	----	ਉਨ ਸਮ੍ਹਾਰਿ ਮੇਰਾ ਮਨੁ ਸਧਾਰੇ ॥੨॥
سُنِ گاوءُ گُر بچنارے --	----	ਸੁਨਿ ਗਾਵਉ ਗੁਰ ਬਚਨਾਰੇ ॥
بلِ بلِ جاءُ سادھ درسارے --3--	----	ਬਲਿ ਬਲਿ ਜਾਉ ਸਾਧ ਦਰਸਾਰੇ ॥੩॥
من مہِ راکھءُ ایک اسارے --	----	ਮਨ ਮਹਿ ਰਾਖਉ ਏਕ ਅਸਾਰੇ ॥
نانک پّربھ میرے کرنَیہارے --25--4--	----	ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥
دیوگنّدھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
پّربھ اِہےَ منورتھُ میرا --	----	ਪ੍ਰਭ ਇਹੈ ਮਨੋਰਥੁ ਮੇਰਾ ॥
کّرِپا نِدھان دئِیال موہِ دِجےَ کرِ سنّتن کا چیرا -- رہاءُ --	----	ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥
پّراتھکال لاگءُ جن چرنی نِس باسُر درسُ پاوءُ --	----	ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥
تنُ منُ ارپِ کرءُ جن سیوا رسنا ہرِ گُن گاوءُ --1--	----	ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥

ساسِ ساسِ سِمرءُ پرّبھُ اپُنا
سنّتسنّگِ نِت رہیئےَ --

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ
ਸੰਤਸੰਗਿ ਨਿਤ ਰਹੀਐ ॥

ایکُ ادھارُ نامُ دھنُ مورا
اندُ نانک اِہُ لہیئےَ --2--26--

ਏਕੁ ਅਧਾਰੁ ਨਾਮੁ ਧਨੁ ਮੋਰਾ
ਅਨਦੁ ਨਾਨਕ ਇਹੁ ਲਹੀਐ ॥੨॥੨੬॥

راگُ دیوگنّدھاری مہلا[1] 5 گھرُ 3 | [1]محلا-

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩

ੴ ستِگُر پرّسادِ --

ੴ ਸਤਿਗੁਰ ਪ੍ਰਸਾਦਿ ॥

مِیتا اَیسے ہرِ جیءُ پاۓ --

ਮੀਤਾ ਐਸੇ ਹਰਿ ਜੀਉ ਪਾਏ ॥

چھوڈِ ن جائی سد ہی سنّگے
اندِنُ گُر مِلِ گاۓ --1-- رہاءُ --

ਛੋਡਿ ਨ ਜਾਈ ਸਦ ਹੀ ਸੰਗੇ
ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥

مِلِئو منوہرُ سرب سُکھینا
تیاگِ ن کتہو جاۓ --

ਮਿਲਿਓ ਮਨੋਹਰੁ ਸਰਬ ਸੁਖੈਨਾ
ਤਿਆਗਿ ਨ ਕਤਹੂ ਜਾਏ ॥

انِک انِک بھاتِ بہُ پیکھے
پرِء روم ن سمسرِ لاۓ --1--

ਅਨਿਕ ਅਨਿਕ ਭਾਤਿ ਬਹੁ ਪੇਖੇ
ਪ੍ਰਿਅ ਰੋਮ ਨ ਸਮਸਰਿ ਲਾਏ ॥੧॥

منّدرِ بھاگُ سوبھ دُیارےَ
انہت رُنُ جھُنُ لاۓ --

ਮੰਦਰਿ ਭਾਗੁ ਸੋਭ ਦੁਆਰੈ
ਅਨਹਤ ਰੁਣੁ ਝੁਣੁ ਲਾਏ ॥

کہُ نانک سدا رنگُ مانے
گرِہ پرِء تھیتے سد تھاۓ
--2--1--27--

ਕਹੁ ਨਾਨਕ ਸਦਾ ਰੰਗੁ ਮਾਣੇ
ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥

دیوگنّدھاری 5 --

ਦੇਵਗੰਧਾਰੀ ੫ ॥

درسن نام کءُ منُ آچھےَ --	----	ਦਰਸਨ ਨਾਮ ਕਉ ਮਨੁ ਆਛੈ ॥
بھّرمِ آئیو ہےَ سگل تھان رے آہِ پرِئو سنّت پاچھےَ --1-- رہاءُ --	----	ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥
کِسُ ہءُ سیوی کِسُ آرادھی جو دِسٹےَ سو گاچھےَ --	----	ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥
سادھسنّگتِ کی سرنی پرِیِئےَ چرنْ رینُ منُ باچھےَ --1--	----	ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥
جُگتِ ن جانا گُنُ نہی کوئی مہا دُترُ ماءِ آچھےَ --	Page# [534]	ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥
آءِ پئِئو نانک گُر چرنی تءُ اُتری سگل دُراچھےَ --28--2--2--	----	ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥
دیوگنّدھاری 5 --	----	ਦੇਵਗੰਧਾਰੀ ੫ ॥
انّمرِتا پرِء بچن تُہارے --	----	ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
اتِ سُنّدر منموہن پیارے سبھہُو مدھِ نِرارے --1-- رہاءُ --	----	ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥
راجُ ن چاہءُ مُکتِ ن چاہءُ منِ پرِیتِ چرن کملارے --	----	ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥

بّرہم مہیس سِدھ مُن اِنّدرا موہِ ٹھاکُر ہی درسارے --1--	----	ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
دِینُ دُیارےَ آئِئو ٹھاکُر سرنِ پرِئو سنّت ہارے --	----	ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
کہُ نانکُ پّربھ ملے منوہر مَن سِیتل بِگسارے --2--3--29--	----	ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥
دیوگنّدھاری مہلا[1] 5 -- | محلا[1]	----	ਦੇਵਗੰਧਾਰੀ ਮਹਲਾ ੫ ॥
ہرِ جپِ سیوکُ پارِ اُتارِئو --	----	ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥
دِین دئِیال بھۓ پّربھ اپنے بہُڑِ جنمِ نہی مارِئو --1-- رہاءُ --	----	ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥
سادھسنّگمِ گُنڑ گاوہ ہرِ کے رتن جنمُ نہی ہارِئو --	----	ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥
پّربھ گُن گاءِ بِکھےَ بنُ ترِیا کُلہ سمُوہ اُدھارِئو --1--	----	ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥
چرن کمل بسِیا رِد بھیِترِ ساسِ گراسِ اُچارِئو --	----	ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥
نانکُ اوٹ گہی جگدِیسُر پُنہ پُنہ بلِہارِئو --2--4--30--	----	ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
راگُ دیوگنّدھاری مہلا[1] 5 گھرُ 4 | محلا[1]	----	ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪

ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
کرت پھِرے بن بھیکھ موہن رہت نِرار --1-- رہاءُ --	----	ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ ॥
کتھن سُناون گیت نیکے گاون من مہِ دھرتے گار --1--	----	ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥
اتِ سُنّدر بہُ چتُر سِیانے بِدِیا رسنا چار --2--	----	ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥
مان موہ میر تیر بِبرجِت ایہُ مارگُ کھنّڈے دھار --3--	----	ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥
کہُ نانک تِن بھوجلُ ترِئلے پربھ کِرپا سنّت سنگّار --4--1--31--	----	ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥
راگُ دیوگنّدھاری مہلا[1] 5 گھرُ 5 | [1]محلا-	----	ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
مے پیکھِئو ری اُوچا موہنُ سبھ تے اُوچا --	----	ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥
آن ن سمسرِ کوئُو لاگے ڈھوڈھِ رہے ہم موُچا --1-- رہاءُ --	----	ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥

بہُ بیئنّتُ اتِ بڈو گاہرو تھاہ نہی اگھُوچا --	----	ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥
تولِ ن تُلیئَ مولِ ن مُلیئَ کت پائیئَ من رُوچا --1--	----	ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥੧॥
کھوج اسنّکھا انِک تپنّتھا بِنُ گُر نہی پہُوچا --	----	ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥
کہُ نانک کِرپا کری ٹھاکُر مِلِ سادھُو رس بھُونّچا --32--1--2--	----	ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥
دیوگنّدھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
مےَ بہُ بِدھِ پیکھِئو دُوجا ناہی ری کوئُو --	Page# [535]	ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥
کھنّڈ دِیپ سبھ بھِیترِ روِیا پُورِ رہِئو سبھ لوئُو --1-- رہاءُ --	----	ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥
اگم اگنّما کون مہِنّما من جِیوےَ سُنِ سوئُو --	----	ਅਗਮ ਅਗੰਮਾ ਕਵਨ ਮਹਿੰਮਾ ਮਨ ਜੀਵੈ ਸੁਨਿ ਸੋਊ ॥
چارِ آسرم چارِ برنّنا مُکتِ بھۓ سیوتوئُو --1--	----	ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥

گُرِ سبدُ دِرڑائِیا پرم پدُ پائِیا دُتیء گئے سُکھ ہوئُو --	----	ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥
کہُ نانکُ بھو ساگرُ تریا ہرِ ندھِ پائی سہجوئُو --2--2--33--	----	ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥
راگُ دیوگنّدھاری مہلا[1] 5 گھرُ 6 | [1]محلا-	----	ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
اےکےَ رے ہرِ اےکےَ جان --	----	ਏਕੈ ਰੇ ਹਰਿ ਏਕੈ ਜਾਨ ॥
اےکےَ رے گُرمُکھِ جان --1-- رہاءُ --	----	ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥
کاہے بھّرمت ہءُ تُم بھّرمہُ ن بھائی روِیا رے روِیا سّرب تھان --1--	----	ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥
جِءُ بیَسنّترُ کاسٹ مجھارِ بِنُ سنّجم نہی کارج سارِ --	----	ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥
بِنُ گُر ن پاوَیگو ہرِ جی کو دُیار --	----	ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥
مِلِ سنّگتِ تجِ ابھِمان کہُ نانک پائے ہےَ پرم نِدھان --2--1--34--	----	ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥
دیوگنّدھاری 5 --	----	ਦੇਵਗੰਧਾਰੀ ੫ ॥
جانی ن جائی تا کی گاتِ --1-- رہاءُ --	----	ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥

کہ پیکھارءُ ہءُ کرِ چتُرائی بِسمن بِسمے کہن کہاتِ --1--	----	ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥
گݨ گندھرب سِدھ ارُ سادھِک --	----	ਗਣ ਗੰਧਰਬ ਸਿਧ ਅਰੁ ਸਾਧਿਕ ॥
سُرِ نر دیو بّرہم بّرہمادِک --	----	ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥
چتُربید اُچرت دِنُ راتِ --	----	ਚਤੁਰ ਬੇਦ ਉਚਰਤ ਦਿਨੁ ਰਾਤਿ ॥
اگم اگم ٹھاکُرُ آگادھِ --	----	ਅਗਮ ਅਗਮ ਠਾਕੁਰੁ ਆਗਾਧਿ ॥
گُن بیئنّت بیئنّت بھنُ نانک کہنُ ن جائی پرَے پراتِ --35--2--2--	----	ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥
دیوگنّدھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
دھِیاۓ گاۓ کرنَیہار --	----	ਧਿਆਏ ਗਾਏ ਕਰਨੈਹਾਰ ॥
بھءُ ناہی سُکھ سہج انندا انِک اوہی رے ایک سمار --1-- رہاءُ --	----	ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥
سپھل مُورتِ گُرُ میرےَ ماتھےَ --	----	ਸਫਲ ਮੂਰਤਿ ਗੁਰੁ ਮੇਰੈ ਮਾਥੈ ॥
جت کت پیکھءُ تت تت ساتھےَ --	----	ਜਤ ਕਤ ਪੇਖਉ ਤਤ ਤਤ ਸਾਥੈ ॥
چرن کمل میرے پّران ادھار --1--	----	ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥
سمرتھ اتھاہ بڈا پّربھُ میرا --	----	ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥
گھٹ گھٹ انترِ ساہِبُ[1] نیرا -- | [1]صاحِب-	----	ਘਟ ਘਟ ਅੰਤਰਿ ਸਾਹਿਬੁ ਨੇਰਾ ॥

تاکی سرنِ آسر پّربھ نانک جا کا انّتُ ن پاراوار --36--3--2--	----	ਤਾਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥
دیوگنّدھاری مہلا[1] 5 -- | [1]محلا-	----	ਦੇਵਗੰਧਾਰੀ ਮਹਲਾ ੫ ॥
اُلٹی رے من اُلٹی رے --	----	ਉਲਟੀ ਰੇ ਮਨ ਉਲਟੀ ਰੇ ॥
ساکت سِءُ کرِ اُلٹی رے --	----	ਸਾਕਤ ਸਿਉ ਕਰਿ ਉਲਟੀ ਰੇ ॥
جھُوٹھےَ کی رے جھُوٹھُ پرِیتِ چھُٹکی رے من چھُٹکی رے ساکت سنّگِ ن چھُٹکی رے --1-- رہاءُ --	----	ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
جِءُ کاجر بھرِ منّدرُ راکھِئو جو پَیسےَ کالُوکھی رے --	----	ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥
دُورہُ ہی تے بھاگِ گئِئو ہےَ جِسُ گُر مِلِ چھُٹکی ت٘رِکُٹی رے --1--	----	ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥
ماگءُ دانُ ک٘رِپال ک٘رِپا نِدھِ میرا مُکھُ ساکت سنّگِ ن جُٹسی رے --	----	ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥
جن نانک داس داس کو کرِیئہُ میرا مُونّڈُ سادھ پگا ہیٹھِ رُلسی رے --37--4--2--	----	ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੁੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥

راگُ دیوگنّدھاری مہلا[1] 5 گھرُ 7 | محلا[1]-	Page# [536]	ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭
ੴ سَتِگُر پِرسادِ --	----	ੴ ਸਤਿਗੁਰ ਪ੍ਰਸਾਦਿ ॥
سبھ دِن کے سمرتھ پنّتھ بِٹھُلے ہءُ بلِ بلِ جاءُ --	----	ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥
گاون بھاون سنّتن تورےَ چرن اُوا کےَ پاءُ --1-- رہاءُ --	----	ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥
جاسن باسن سہج کیل کرُنا مےَ ایک اننّتُ انُوپے ٹھاءُ --1--	----	ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤੁ ਅਨੂਪੈ ਠਾਉ ॥੧॥
رِدھِ سِدھِ نِدھِ کر تل جگجیون سرب ناتھ انیکےَ ناءُ --	----	ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥
دئِیا مئِیا کِرپا نانک کءُ سُنِ سُنِ جسُ جیواءُ --44--6--38--1--2--	----	ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥
ੴ سَتِگُر پِرسادِ --	----	ੴ ਸਤਿਗੁਰ ਪ੍ਰਸਾਦਿ ॥
راگُ دیوگنّدھاری مہلا[1] 9 -- | محلا[1]-	----	ਰਾਗੁ ਦੇਵਗੰਧਾਰੀ ਮਹਲਾ ੯ ॥
یہ منُ نیک ن کہِئو کرےَ --	----	ਯਹ ਮਨੁ ਨੈਕ ਨ ਕਹਿਓ ਕਰੈ ॥
سیِکھ سِکھاءِ رہِئو اپنی سی دُرمتِ تے ن ٹرےَ --1-- رہاءُ --	----	ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥

مدِ مائِیا کےَ بھئِو باورو ہرِ جسُ نہِ اُچرے َ --	----	ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
کرِ پرپنّچُ جگت کءُ ڈ ہکےَ اپنو اُدرُ بھرے َ --1--	----	ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
سُیان پُوچھ جِءُ ہوءِ ن سُودھو کہِئو ن کان دھرے َ --	----	ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
کہُ نانک بھجُ رام نام نِت جا تے کاجُ سرے َ --2--1--	----	ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥
دیوگنّدھاری مہلا[1] 9 -- | [1]محلا-	----	ਦੇਵਗੰਧਾਰੀ ਮਹਲਾ ੯ ॥
سبھ کِچھُ جِیوت کو بِوہار --	----	ਸਭ ਕਿਛੁ ਜੀਵਤ ਕੋ ਬਿਵਹਾਰ ॥
مات پِتا بھائی سُت بنّدھپ ارُ پھُنِ گرِہ کی نارِ --1-- رہاءُ --	----	ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥
تن تے پّران ہوت جب نِیارے ٹیرت پّریتِ پُکارِ --	----	ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥
آدھ گھری کوئُو نہِ راکھےَ گھر تے دیت نِکارِ --1--	----	ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥
مّرِگ ترِسنا جِءُ جگ رچنا یہ دیکھہُ رِدے َ بِچارِ --	----	ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥

کہ نانک بھجُ رام نام نِت جا تے ہوت اُدھار --2--2--	----	ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥
دیوگنّدھاری مہلا[1] 9 -- | محلا[1]-	----	ਦੇਵਗੰਧਾਰੀ ਮਹਲਾ ੯ ॥
جگت مے جھوُٹھی دیکھی پ٘ریتِ --	----	ਜਗਤ ਮੈ ਝੂਠੀ ਦੇਖੀ ਪ੍ਰੀਤਿ ॥
اپنے ہی سُکھ سِءُ سبھ لاگے کِیا دارا کِیا مِیت --1-- رہاءُ --	----	ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
میرءُ میرءُ سبھےَ کہت ہےَ ہِت سِءُ بادھِئو چیِت --	----	ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
انّتِ کالِ سنّگی نہ کوئُو اِہ اچرج ہےَ رِیت --1--	----	ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
من مُورکھ اجہُو نہ سمجھت سِکھ دےَ ہارِئو نیِت --	----	ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
نانک بھئُجل پارِ پرےَ جءُ گاوےَ پ٘ربھ کے گیِت --47--38--6--3--2--	----	ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥
ੴ ستِنامُ کرتا پُرکھُ نِربھءُ نِرۄَیرُ اکال مُورتِ اجُونی سَیبھنّ گُرپ٘رسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ بِہاگڑا چئُپدے مہلا[1] 5 گھرُ 2 -- | محلا[1]-	Page# [537]	ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

دُوتن سنّگرِییا --	----	ਦੂਤਨ ਸੰਗਰੀਆ ॥
بھُئِنّگن بسرِییا --	----	ਭੁਇਅੰਗਨਿ ਬਸਰੀਆ ॥
انِک اُپرِییا --1--	----	ਅਨਿਕ ਉਪਰੀਆ ॥੧॥
تءُ مےَ ہرِ ہرِ کرِییا --	----	ਤਉ ਮੈ ਹਰਿ ਹਰਿ ਕਰੀਆ ॥
تءُ سُکھ سہجرِییا --1-- رہاءُ --	----	ਤਉ ਸੁਖ ਸਹਜਰੀਆ ॥੧॥ ਰਹਾਉ ॥
مِتھن موہرِییا --	----	ਮਿਥਨ ਮੋਹਰੀਆ ॥
ان کءُ میرِییا --	----	ਅਨ ਕਉ ਮੇਰੀਆ ॥
وِچِ گھُومن گھِرِییا --2--	----	ਵਿਚਿ ਘੁਮਨ ਘਿਰੀਆ ॥੨॥
سگل بٹرِییا --	----	ਸਗਲ ਬਟਰੀਆ ॥
بِرکھ اِک ترِییا --	----	ਬਿਰਖ ਇਕ ਤਰੀਆ ॥
بہُ بنّدھِ پرِییا --3--	----	ਬਹੁ ਬੰਧਹਿ ਪਰੀਆ ॥੩॥
تھِرُ سادھ سپھرِییا[1] -- | [1]صفرِییا-	----	ਥਿਰੁ ਸਾਧ ਸਫਰੀਆ ॥
جہ کیِرتنُ ہرِییا --	----	ਜਹ ਕੀਰਤਨੁ ਹਰੀਆ ॥
نانک سرنرِییا --4--1--	----	ਨਾਨਕ ਸਰਨਰੀਆ ॥੪॥੧॥
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
راگُ بِہاگڑا مہلا[1] 9 -- | [1]محلا-	----	ਰਾਗੁ ਬਿਹਾਗੜਾ ਮਹਲਾ ੯ ॥
ہرِ کی گتِ نہِ کوءُ جانےَ --	----	ਹਰਿ ਕੀ ਗਤਿ ਨਹਿ ਕੋਊ ਜਾਨੈ ॥
جوگی جتی تپی پچِ ہارے ارُ بہُ لوگ سِیانے --1-- رہاءُ --	----	ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

چھِن مہِ راءُ رنّک کءُ کرئی
راءُ رنّک کرِ ڈارے ۔۔
---- ਛਿਨ ਮਹਿ ਰਾਉ ਰੰਕ ਕਉ ਕਰਈ
ਰਾਉ ਰੰਕ ਕਰਿ ਡਾਰੇ ॥

رِتے بھرے بھرے سکھناوَے
یہ تا کو بِوہارے ۔۔1۔۔
---- ਰੀਤੇ ਭਰੇ ਭਰੇ ਸਖਨਾਵੈ
ਯਹ ਤਾ ਕੋ ਬਿਵਹਾਰੇ ॥੧॥

اپنی مائِیا آپِ پساری
آپہِ دیکھنہارا ۔۔
---- ਅਪਨੀ ਮਾਇਆ ਆਪਿ ਪਸਾਰੀ
ਆਪਹਿ ਦੇਖਨਹਾਰਾ ॥

نانا رُوپُ دھرے بہُ رنّگی
سبھ تے رہےَ نِیارا ۔۔2۔۔
---- ਨਾਨਾ ਰੂਪੁ ਧਰੇ ਬਹੁ ਰੰਗੀ
ਸਭ ਤੇ ਰਹੈ ਨਿਆਰਾ ॥੨॥

اگنت اپارُ الکھ نِرنّجن
جِہ سبھ جگُ بھرمائِئو ۔۔
---- ਅਗਨਤ ਅਪਾਰੁ ਅਲਖ ਨਿਰੰਜਨ
ਜਿਹ ਸਭ ਜਗੁ ਭਰਮਾਇਓ ॥

سگل بھرم تجِ نانک پ٘رانْی
چرنِ تاہِ چِتُ لائِئو ۔۔3۔۔1۔۔2۔۔
---- ਸਗਲ ਭਰਮ ਤਜਿ ਨਾਨਕ ਪ੍ਰਾਣੀ
ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥

راگُ بِہاگڑا چھنّت مہلا[1] 4 گھرُ 1 | [1]محلا۔
---- ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧

ੴ سِتگُر پ٘رسادِ ۔۔
---- ੴ ਸਤਿਗੁਰ ਪ੍ਰਸਾਦਿ ॥

ہرِ ہرِ نامُ دھِیائیِئےَ میری جِنّدُڑِیۓ
گُرمُکھِ نامُ امولے رام ۔۔
---- ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ
ਗੁਰਮੁਖਿ ਨਾਮੁ ਅਮੋਲੇ ਰਾਮ ॥

ہرِ رسِ بیِدھا ہرِ منُ پِیارا
منُ ہرِ رسِ نامِ جھکولے رام ۔۔
---- ਹਰਿ ਰਸਿ ਬੀਧਾ ਹਰਿ ਮਨੁ ਪਿਆਰਾ
ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥

گُرمتِ منُ ٹھہرائیۓ میری جِندڑِیۓ انت ن کاہُو ڈولے رام --	----	ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥
من چِندِئڑا پھلُ پائیا ہرِ پربھُ گُݨ نانک بانٔی بولے رام --1--	Page# [538]	ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥
گُرمتِ منِ انّرِتُ وُٹھڑا میری جِندُڑِیۓ مُکھِ انّرِت بَیݨ الاۓ رام --	----	ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
انّرِت بانٔی بھگت جنا کی میری جِندُڑِیۓ منِ سُݨیۓ ہرِ لِو لاۓ رام --	----	ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥
چِری وِچھُنّا ہرِ پربھُ پائیا گلِ مِلیا سہجِ سُبھاۓ رام --	----	ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥
جن نانک منِ انندُ بھئِیا ہے میری جِندُڑِیۓ انہت سبد وجاۓ رام --2--	----	ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥
سکھی سہیلی میرییا میری جِندڑِیۓ کوئی ہرِ پربھُ آݨِ مِلاوےَ رام --	----	ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥
ہءُ منُ دیوءُ تِسُ آپݨا میری جِندڑِیۓ ہرِ پربھ کی ہرِ کتھا سُݨاوےَ رام --	----	ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥
گُرمُکھِ سدا ارادھِ ہرِ میری جِندڑِیۓ من چِندِئڑا پھلُ پاوےَ رام --	----	ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥

نانک بھجُ ہرِ سرناگتی میری جِندُڑِیۓ وڈبھاگی نامُ دھِیاوے رام --3--	----	ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥
کرِ کرپا پّربھ آءِ مِلُ میری جِندُڑِیۓ گُرمتِ نامُ پرگاسے رام --	----	ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥
ہءُ ہرِ باجھُ اُڈِیٖنِیا میری جِندُڑِیۓ جِءُ جل بِنُ کمل اُداسے رام --	----	ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥
گُرِ پُورے میلائیا میری جِندُڑِیۓ ہرِ سجنُ ہرِ پّربھُ پاسے رام --	----	ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥
دھنُ دھنُ گُروُ ہرِ دسِیا میری جِندُڑِیۓ جن نانک نامِ بِگاسے رام --4--1--	----	ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥
راگُ بِہاگڑا مہلا[1] 4 -- | محلا[1]	----	ਰਾਗੁ ਬਿਹਾਗੜਾ ਮਹਲਾ ੪ ॥
انّمرِتُ ہرِ ہرِ نامُ ہے میری جِندُڑِیۓ انّمرِتُ گُرمتِ پاۓ رام --	----	ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥
ہئُمےَ مائیا بِکھُ ہے میری جِندُڑِیۓ ہرِ انّمرِتِ بِکھُ لہِ جاۓ رام --	----	ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥
منُ سُکا ہریا ہوئیا میری جِندُڑِیۓ ہرِ ہرِ نامُ دھِیاۓ رام --	----	ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥
ہرِ بھاگ وڈے لِکھِ پائِیا میری جِندُڑِیۓ جن نانک نامِ سماۓ رام --1--	----	ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥

ہرِ سیتی منُ بیدھِیا میری جِنّدُڑِیۓ جِ ءُ بالک لگِ دُدھ کھِیرے رام --	----	ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥
ہرِ بِنُ سانْتِ ن پائیۓَ میری جِنّدُڑِیۓ جِ ءُ چاتّرِکُ جل بِنُ ٹیرے رام --	----	ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥
ستِگُر سرنْٹی جاءِ پ ءُ میری جِنّدُڑِیۓ گُنْٹ دسے ہرِ پّربھ کیرے رام --	----	ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥
جن نانک ہرِ میلائِیا میری جِنّدُڑِیۓ گھرِ واجے سبد گھنْٹیرے رام --2--	----	ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥੨॥
منمُکھِ ہئُمےَ وِچھُڑے میری جِنّدُڑِیۓ بِکھُ بادھے ہئُمےَ جالے رام --	----	ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ ॥
جِ ءُ پنّکھی کپوتِ آپُ بنّھائِیا میری جِنّدُڑِیۓ تِ ءُ منمُکھ سبھِ وسِ کالے رام --	----	ਜਿਉ ਪੰਖੀ ਕਪੋਤਿ ਆਪੁ ਬਨ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥
جو موہِ مائِیا چِتُ لائِدے میری جِنّدُڑِیۓ سے منمُکھ مُوڑ بِتالے رام --	----	ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ॥
جن ترّاہِ ترّاہِ سرنْٹاگتی میری جِنّدُڑِیۓ گُر نانک ہرِ رکھوالے رام --3--	----	ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥
ہرِ جن ہرِ لِو اُبرے میری جِنّدُڑِیۓ دھُرِ بھاگ وڈے ہرِ پائِیا رام --	Page# [539]	ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥

ہرِ ہرِ نامُ پوتُ ہےَ میری جِنّدُڑِیۓ گُر کھیوٹ سبدِ ترائِیا رام --	----	ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥
ہرِ ہرِ پُرکھُ دئِیالُ ہےَ میری جِنّدُڑِیۓ گُر ستِگُر میٹھ لگائِیا رام --	----	ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥
کرِ کرِپا سُنڑِ بینتی ہرِ ہرِ جن نانک نامُ دھِیائِیا رام --4--2--	----	ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥
بِہاگڑا مہلا[1] 4 -- | [1]محلا-	----	ਬਿਹਾਗੜਾ ਮਹਲਾ ੪ ॥
جگِ سُکرِتُ کیرتِ نامُ ہےَ میری جِنّدُڑِیۓ ہرِ کیرتِ ہرِ منِ دھارے رام --	----	ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥
ہرِ ہرِ نامُ پوِتُ ہےَ میری جِنّدُڑِیۓ جپِ ہرِ ہرِ نامُ اُدھارے رام --	----	ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥
سبھ کِلوِکھ پاپ دُکھ کٹِیا میری جِنّدُڑِیۓ ملُ گُرمُکھِ نامِ اُتارے رام --	----	ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥
وڈ پُنّنی ہرِ دھِیائِیا جن نانک ہم مُورکھ مُگدھ نِستارے رام --1--	----	ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥
جو ہرِ نامُ دھِیائِدے میری جِنّدُڑِیۓ تِنا پنّچے وسگتِ آۓ رام --	----	ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥
انّترِ نو نِدھِ نامُ ہےَ میری جِنّدُڑِیۓ گُرُ ستِگُرُ الکھُ لکھاۓ رام --	----	ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥

گُرِ آسا منسا پُورِیا میری جِنّدُڑِیے
ہرِ مِلِیا بھُکھ سبھ جائے رام --

ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ
ਹਰਿ ਮਿਲਿਆ ਭੁਖ ਸਭ ਜਾਏ ਰਾਮ ॥

دھُرِ مستکِ ہرِ پّربھِ لِکھِیا میری جِنّدُڑِیے
جن نانک ہرِ گُݨ گائے رام --2--

ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ
ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥

ہم پاپی بلوَنّچِیا میری جِنّدُڑِیے
پردّروہی ٹھگ مائِیا رام --

ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ
ਪਰਦ੍ਰੋਹੀ ਠਗ ਮਾਇਆ ਰਾਮ ॥

وڈبھاگی گُرُ پائِیا میری جِنّدُڑِیے
گُرِ پُورے گتِ مِتِ پائِیا رام --

ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ
ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥

گُرِ انّمرِتُ ہرِ مُکھِ چوئِیا میری جِنّدُڑِیے
پھِرِ مردا بہُڑِ جیوائِیا رام --

ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ
ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥

جن نانک ستِگُر جو ملے میری جِنّدُڑِیے
تِن کے سبھ دُکھ گوائِیا رام --3--

ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ
ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥

اتِ اُوتمُ ہرِ نامُ ہےَ میری جِنّدُڑِیے
جِتُ جپِئےَ پاپ گواتے رام --

ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ
ਜਿਤੁ ਜਪਿਐ ਪਾਪ ਗਵਾਤੇ ਰਾਮ ॥

پتِت پوِتّر گُرِ ہرِ کِیۓ میری جِنّدُڑِیے
چہُ کُنّڈی چہُ جُگِ جاتے رام --

ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ
ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥

ہئُمےَ مَیلُ سبھ اُتری میری جِنّدُڑِیے
ہرِ انّمرِتِ ہرِ سرِ ناتے رام --

ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ
ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥

اپرادھی پاپی اُدھرے میری جِندڑِیۓ
جن نانک کھِنُ ہرِ راتے رام
--3--4--

ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ
ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥

بِہاگڑا مہلا[1] 4 -- | محلا[1]

ਬਿਹਾਗੜਾ ਮਹਲਾ ੪ ॥

ہءُ بلہاری تِنّہ کءُ میری جِندڑِیۓ
جِنّہ ہرِ ہرِ نامُ ادھارو رام --

ਹਉ ਬਲਿਹਾਰੀ ਤਿਨ੍ ਕਉ ਮੇਰੀ ਜਿੰਦੁੜੀਏ
ਜਿਨ੍ ਹਰਿ ਹਰਿ ਨਾਮੁ ਅਧਾਰੋ ਰਾਮ ॥

گُرِ ستِگُرِ نامُ دِرڑائِیا میری جِندڑِیۓ
بِکھُ بھئُجل تارنْہارو رام --

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ
ਬਿਖੁ ਭਉਜਲੁ ਤਾਰਣਹਾਰੋ ਰਾਮ ॥

جِن اِک منِ ہرِ دھِیائِیا میری جِندڑِیۓ
تِن سنّت جنا جَیکارو رام --

ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ
ਤਿਨ ਸੰਤ ਜਨਾ ਜੈਕਾਰੋ ਰਾਮ ॥

نانک ہرِ جپِ سُکھُ پائِیا میری جِندڑِیۓ
سبھِ دُوکھ نِوارنْہارو رام --1--

ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ
ਸਭਿ ਦੂਖ ਨਿਵਾਰਣਹਾਰੋ ਰਾਮ ॥੧॥

سا رسنا دھنُ دھنّنُ ہےَ میری جِندڑِیۓ
گُنْ گاوےَ ہرِ پربھ کیرے رام --

Page# [540]

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ
ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥

تے سّرون بھلے سوبھنِیک ہہِ میری جِندڑِیۓ
ہرِ کیِرتنُ سُنْہِ ہرِ تیرے رام --

ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ
ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥

سو سِیسُ بھلا پوِتّر پاونُ ہےَ میری جِندڑِیۓ
جو جاءِ لگےَ گُر پَیرے رام --

ਸੋ ਸੀਸੁ ਭਲਾ ਪਵਿਤ੍ਰੁ ਪਾਵਨੁ ਹੈ ਮੇਰੀ ਜਿੰਦੁੜੀਏ
ਜੋ ਜਾਇ ਲਗੈ ਗੁਰ ਪੈਰੇ ਰਾਮ ॥

گُر وِٹہُ نانکُ واریا میری جِندُڑِیۓ جِنِ ہرِ ہرِ نامُ چِتیرے رام --2--	-----	ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
تے نیتّر بھلے پرواݨُ ہہِ میری جِندُڑِیۓ جو سادھُو ستِگُرُ دیکھہِ رام --	-----	ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
تے ہست پُنیت پوتّر ہہِ میری جِندُڑِیۓ جو ہرِ جسُ ہرِ ہرِ لیکھہِ رام --	-----	ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
تِسُ جن کے پگ نِت پُوجیئہِ میری جِندُڑِیۓ جو مارگِ دھرم چلیسہِ رام --	-----	ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥
نانکُ تِن وِٹہُ واریا میری جِندُڑِیۓ ہرِ سُݨِ ہرِ نامُ منیسہِ رام --3--	-----	ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
دھرتِ پاتالُ آکاسُ ہےَ میری جِندُڑِیۓ سبھ ہرِ ہرِ نامُ دھِیاوے رام --	-----	ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
پئُݨُ پاݨی بَیسنّترو میری جِندُڑِیۓ نِت ہرِ ہرِ ہرِ جسُ گاوے رام --	-----	ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
وݨُ ترِݨُ سبھُ آکارُ ہےَ میری جِندُڑِیۓ مُکھِ ہرِ ہرِ نامُ دھِیاوے رام --	-----	ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
نانک تے ہرِ درِ پَیَنّہائیا میری جِندُڑِیۓ جو گُرمُکھِ بھگتِ منُ لاوے رام --4--4--	-----	ਨਾਨਕ ਤੇ ਹਰਿ ਦਰਿ ਪੈਨ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

بِہاگڑا مہلا[1] 4 -- | [1]محلا-	----	ਬਿਹਾਗੜਾ ਮਹਲਾ ੪ ॥
جِن ہرِ ہرِ نامُ ن چیتِئو میری جِنّدُڑِیۓ تے منمُکھ مُوڑ اِیاݨے رام --	----	ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥
جو موہِ مائِیا چِتُ لائِدے میری جِنّدُڑِیۓ سے انّتِ گۓ پچھُتاݨے رام --	----	ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥
ہرِ درگہ ڈھوئی نا لہنّہِ میری جِنّدُڑِیۓ جو منمُکھ پاپِ لُبھاݨے رام --	----	ਹਰਿ ਦਰਗਹ ਢੋਈ ਨਾ ਲਹਨਿ੍ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥
جن نانک گُر مِلِ اُبرے میری جِنّدُڑِیۓ ہرِ جپِ ہرِ نامِ سماݨے رام --1--	----	ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
سبھِ جاءِ مِلہُ ستِگُرو کءُ میری جِنّدُڑِیۓ جو ہرِ ہرِ نامُ دِرڑاوےَ رام --	----	ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
ہرِ جپدِیا کھِنُ ڈھِل ن کیِجئی میری جِنّدُڑِیۓ متُ کِ جاپےَ ساہُ آوےَ کِ ن آوےَ رام --	----	ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥
سا ویلا سو مُورتُ سا گھڑی سو مُہتُ سپھلُ ہےَ میری جِنّدُڑِیۓ جِتُ ہرِ میرا چِتِ آوےَ رام --	----	ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥

جن نانک نامُ دھیائیا میری جِندُڑِیے جمکنکرُ نیڑِ ن آوے رام --2--	----	ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥
ہرِ ویکھے سُݨے نِت سبھُ کِچھُ میری جِندُڑِیے سو ڈرے جِن پاپ کمتے رام --	----	ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥
جِسُ انترُ ہِردا سُدھُ ہے میری جِندُڑِیے تِن جنِ سبھِ ڈر سُٹِ گھتے رام --	----	ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥
ہرِ نربھءُ نامِ پتیجیا میری جِندُڑِیے سبھِ جھکھ مارنُ دُسٹ کُپتے رام --	----	ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
گُرُ پُورا نانکِ سیوِیا میری جِندُڑِیے جِن پَیری آݨِ سبھِ گھتے رام --3--	----	ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥
سو اَیسا ہرِ نت سیوِیۓ میری جِندُڑِیے جو سبھ دُو ساہِبُ[1] وڈا رام -- | [1]صاحب-	Page# [541]	ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ ॥
جِنّھی اِک منِ اِکُ ارادھیا میری جِندُڑِیے تِنا ناہی کِسے دی کِچھُ چڈا رام --	----	ਜਿਨੑੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥
گُر سیوِۓ ہرِ مہلُ[1] پائِیا میری جِندُڑِیے جھکھ مارنُ سبھِ نِندک گھنڈا رام -- | [1]محل-	----	ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥

جن نانک نامُ دھِیائِیا میری جِنّدُڑِیۓ دھُرِ مستکِ ہرِ لِکھِ چھڈا رام --5--4--	----	ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥
بِہاگڑا مہلا[1] 4 -- | [1]محلا۔	----	ਬਿਹਾਗੜਾ ਮਹਲਾ ੪ ॥
سبھِ جیء تیرے تُوںّ ورتدا میرے ہرِ پّربھ تُوںّ جانٔہِ جو جیءِ کمائیۓ رام --	----	ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥
ہرِ انّترِ باہرِ نالِ ہےَ میری جِنّدُڑِیۓ سبھ وکھےَ منِ مُکرائیۓ رام --	----	ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥
منمُکھا نو ہرِ دُورِ ہےَ میری جِنّدُڑِیۓ سبھ بِرتھی گھال گوائیۓ رام --	----	ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥
جن نانک گُرمُکھِ دھِیائِیا میری جِنّدُڑِیۓ ہرِ ہاجرُ ندری آئیۓ رام --1--	----	ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥
سے بھگت سے سیوک میری جِنّدُڑِیۓ جو پّربھ میرے منِ بھاݨے رام --	----	ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥
سے ہرِ درگہ پَینائِیا میری جِنّدُڑِیۓ اہِنِس ساچِ سماݨے رام --	----	ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥
تِن کےَ سنّگِ ملُ اُترےَ میری جِنّدُڑِیۓ رنّگِ راتے ندرِ نِساݨے[1] رام -- | [1]نِیشاݨے۔	----	ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥

نانک کی پربھ بینتی میری جِنڈُڑِیے
مِل سادھو سنگِ اگھانے رام --2--

ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ
ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

ہے رسنا جپ گوبِندو میری جِنڈُڑِیے
جپ ہر ہر ترِسنا جائے رام --

ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ
ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥

جِس دئیا کرے میرا پاربرہمُ میری جِنڈُڑِیے
تِس مَنِ نامُ وسائے رام --

ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ
ਤਿਸੁ ਮਨਿ ਨਾਮੁ ਵਸਾਏ ਰਾਮ ॥

جِس بھیٹے پورا ستِگُرو میری جِنڈُڑِیے
سو ہرِ دھنُ نِدھِ پائے رام --

ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ
ਸੋ ਹਰਿ ਧਨੁ ਨਿਧਿ ਪਾਏ ਰਾਮ ॥

وڈبھاگی سنگتِ ملےَ میری جِنڈُڑِیے
نانک ہرِ گُن گائے رام --3--

ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ
ਨਾਨਕ ਹਰਿ ਗੁਣ ਗਾਏ ਰਾਮ ॥੩॥

تھان تھننترِ روِ رہیا میری جِنڈُڑِیے
پاربرہمُ پربھُ داتا رام --

ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ
ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥

تا کا انتُ ن پائیئے میری جِنڈُڑِیے
پورن پُرکھُ بِدھاتا رام --

ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ
ਪੂਰਨ ਪੁਰਖੁ ਬਿਧਾਤਾ ਰਾਮ ॥

سرب جِیا پرتِپالدا میری جِنڈُڑِیے
جِءُ بالک پِت ماتا رام --

ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ
ਜਿਉ ਬਾਲਕ ਪਿਤ ਮਾਤਾ ਰਾਮ ॥

سہس سِیانپ نہ ملےَ میری جِنڈُڑِیے
جن نانک گُرمُکھِ جاتا رام
--4--6-- چھکا 1 --

ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ
ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥
ਛਕਾ ੧ ॥

بِہاگڑا مہلا[1] 5 چھنّت گھرُ 1 | محلا[1]-	----	ਬਿਹਾਗੜਾ ਮਹਲਾ ੫ ਛੰਤ ਘਰੁ ੧
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہرِ کا ایکُ اچنّبھءُ دیکھِیا میرے لال جیءُ جو کرے سُ دھرم نِیاۓ رام --	----	ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥
ہرِ رنّگُ اکھاڑا پائِئونُ میرے لال جیءُ آونُ جانُ سباۓ رام --	----	ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥
آونُ ت جاݨا تِنہِ کِیا جِنِ میدنِ سِرجِیا --	----	ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥
اِکنا میلِ سِتگُرُ مہلِ[1] بُلاۓ اِکِ بھرمِ بھُولے پھِردِیا -- | محلِ[1]-	Page# [542]	ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥
انّتُ تیرا تُونّہےَ جاݨہِ تُونّ سبھ مہِ رہِیا سماۓ --	----	ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥
سچُ کہےَ نانکُ سُݨہُ سنّتہُ ہرِ ورتےَ دھرم نِیاۓ --1--	----	ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥
آوہُ مِلہُ سہیلِیہو میرے لال جیءُ ہرِ ہرِ نامُ ارادھے رام --	----	ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥
کرِ سیوہُ پُورا سِتگُرُو میرے لال جیءُ جم کا مارگُ سادھے رام --	----	ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥

مارگُ بِکھڑا سادھِ گُرمُکھِ ہرِ درگہ سوبھا پائیٔے --	ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥
جِن کءُ بِدھاتےَ دھُرہُ لِکھِیا تِنّہا رَینِ دِنُ لِو لائیٔے --	ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥
ہئُمےَ ممتا موہُ چھُٹا جا سنّگِ مِلِیا سادھے --	ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥
جنُ کہےَ نانکُ مُکتُ ہویا ہرِ ہرِ نامُ ارادھے --2--	ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥
کر جوڑِہُ سنّت اِکتّرِ ہوءِ میرے لال جیءُ اِبناسی پُرکھُ پُوجیہا رام --	ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥
بہُ بِدھِ پُوجا کھوجِیا میرے لال جیءُ اِہُ منُ تنُ سبھُ ارپیہا رام --	ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥
منُ تنُ دھنُ سبھُ پرّبھُو کیرا کِیا کو پُوج چڑاوۓ --	ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥
جِسُ ہوءِ کرِپالُ دئِیالُ سُیامی سو پرّبھ انّکِ سماوۓ --	ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥
بھاگُ مستکِ ہوءِ جِس کےَ تِسُ گُر نالِ سنیہا --	ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥

جنُ کہےَ نانکُ مِلِ سادھسنّگتِ
ہرِ ہرِ نامُ پُوجیہا --3--

ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ
ਹਰਿ ਹਰਿ ਨਾਮੁ ਪੂਜੇਹਾ ॥੩॥

دہ دِس کھوجت ہم پھرے میرے لال
جی ءُ
ہرِ پائِئڑا گھرِ آئے رام --

ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ
ਹਰਿ ਪਾਇਅੜਾ ਘਰਿ ਆਏ ਰਾਮ ॥

ہرِ منّدرُ ہرِ جی ءُ ساجِیا میرے لال جی ءُ
ہرِ تِسُ مہِ رہِیا سمائے رام --

ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ
ਜੀਉ
ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥

سربے سماݨا آپِ سُیامی
گُرمُکھِ پرگٹُ ہوئِیا --

ਸਰਬੇ ਸਮਾਣਾ ਆਪਿ ਸੁਆਮੀ
ਗੁਰਮੁਖਿ ਪਰਗਟੁ ਹੋਇਆ ॥

مِٹِیا ادھیرا دُوکھُ ناٹھا
امِءُ ہرِ رسُ چوئِیا --

ਮਿਟਿਆ ਅਧੇਰਾ ਦੂਖੁ ਨਾਠਾ
ਅਮਿਉ ਹਰਿ ਰਸੁ ਚੋਇਆ ॥

جہا دیکھا تہا سُیامی
پاربّرہمُ سبھ ٹھائے --

ਜਹਾ ਦੇਖਾ ਤਹਾ ਸੁਆਮੀ
ਪਾਰਬ੍ਰਹਮੁ ਸਭ ਠਾਏ ॥

جنُ کہےَ نانکُ ستِگُرِ مِلائِیا
ہرِ پائِئڑا گھرِ آئے --4--1--

ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ
ਹਰਿ ਪਾਇਅੜਾ ਘਰਿ ਆਏ ॥੪॥੧॥

راگُ بِہاگڑا مہلا[1] 5 -- | محلا[1]

ਰਾਗੁ ਬਿਹਾਗੜਾ ਮਹਲਾ ੫ ॥

اتِ پ٘رِیتم من موہنا گھٹ سوہنا
پ٘ران ادھارا رام --

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ
ਪ੍ਰਾਨ ਅਧਾਰਾ ਰਾਮ ॥

سُنّدر سوبھا لال گوپال دِئیال کی اپر اپارا رام ـ ـ	----	ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥
گوپال دِئیال گوبِنّد لالن مِلہُ کنّت نِمانِٹیا ـ ـ	----	ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
نَین ترسن درس پرسن نہ نِید رَینڑِ وِہانِٹیا ـ ـ	----	ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥
گِیان انّجن نام بِنّجن بھئے سگل سِیگارا ـ ـ	----	ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
نانکُ پئِنّپےَ سنّت جنّپےَ میلِ کنّتُ ہمارا ـ ـ1ـ ـ	----	ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥
لاکھ اُلاہنے موہِ ہرِ جب لگُ نہ ملےَ رام ـ ـ	----	ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥
مِلن کءُ کرءُ اُپاو کِچھُ ہمارا نہ چلےَ رام ـ ـ	----	ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥
چل چِت بِت انِت پرِّء بِنُ کون بِدھی ن دھِیجیِئےَ ـ ـ	----	ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥
کھان پان سِیگار بِرتھے ہرِ کنّت بِنُ کِءُ جِیجیِئےَ ـ ـ	----	ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥

Page# [543]

ਆਸਾ ਪਿਆਸੀ ਰੈਨਿ ਦਿਨੀਅਰੁ
ਰਹਿ ਨ ਸਕੀਐ ਇਕੁ ਤਿਲੈ ॥

آسا پیاسی رَین دِنیئر
رہِ ن سکیۓ اِکُ تلے --

ਨਾਨਕੁ ਪਇਅੰਪੈ ਸੰਤ ਦਾਸੀ
ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

نانکُ پئِنّپے سنّت داسی
تءُ پّرسادِ میرا پِرُ ملے --2--

ਸੇਜ ਏਕ ਪ੍ਰਿਉ ਸੰਗਿ
ਦਰਸੁ ਨ ਪਾਈਐ ਰਾਮ ॥

سیج ایک پّرِءُ سنّگِ
درسُ ن پائیۓ رام --

ਅਵਗਨ ਮੋਹਿ ਅਨੇਕ ਕਤ ਮਹਲਿ
ਬੁਲਾਈਐ ਰਾਮ ॥

اوگن موہِ انیک کت مہلِ[1] بُلائیۓ رام -- |
محلِ[1]-

ਨਿਰਗੁਨਿ ਨਿਮਾਣੀ ਅਨਾਥਿ ਬਿਨਵੈ
ਮਿਲਹੁ ਪ੍ਰਭ ਕਿਰਪਾ ਨਿਧੇ ॥

نِرگُن نِمانْی اناتھِ بِنوے
مِلہُ پّربھ کِرپا نِدھے --

ਭ੍ਰਮ ਭੀਤਿ ਖੋਈਐ ਸਹਜਿ ਸੋਈਐ
ਪ੍ਰਭ ਪਲਕ ਪੇਖਤ ਨਵ ਨਿਧੇ ॥

بھّرم بھیتِ کھوئیۓ سہجِ سوئیۓ
پّربھ پلک پیکھت نو نِدھے --

ਗ੍ਰਿਹਿ ਲਾਲੁ ਆਵੈ ਮਹਲੁ ਪਾਵੈ
ਮਿਲਿ ਸੰਗਿ ਮੰਗਲੁ ਗਾਈਐ ॥

گّرِہِ لالُ آوے مہلُ[1] پاوے
مِلِ سنّگِ منّگلُ گائیۓ -- | محلُ[1]-

ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ
ਦਿਖਾਈਐ ॥੩॥

نانکُ پئِنّپے سنّت سرنْی موہِ درسُ دِکھائیۓ
--3--

ਸੰਤਨ ਕੈ ਪਰਸਾਦਿ
ਹਰਿ ਹਰਿ ਪਾਇਆ ਰਾਮ ॥

سنّتن کے پرسادِ
ہرِ ہرِ پائِیا رام --

ਇਛ ਪੁੰਨੀ ਮਨਿ ਸਾਂਤਿ
ਤਪਤਿ ਬੁਝਾਇਆ ਰਾਮ ॥

اِچھ پُنّنی منِ سانْتِ
تپتِ بُجھائِیا رام --

سپھلا سُ دِنس رَنٹے سُہاوی اند منّگل رسُ گھنا ـــ	----	ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥
پّرگٹے گُپال گوِبنّد لالن کون رسنا گُٹ بھنا ـــ	----	ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥
بھّرم لوبھ موہ بِکار تھاکے مِلِ سکھی منّگلُ گائِیا ـــ	----	ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥
نانکُ پئِنّپے سنّت جنّپے جِنِ ہرِ ہرِ سنّجوگِ مِلائِیا ـــ4ـــ2ـــ	----	ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥
بِہاگڑا مہلا[1] 5 ـــ | [1]محلا ـ	----	ਬਿਹਾਗੜਾ ਮਹਲਾ ੫ ॥
کرِ کرِپا گُر پاربّرہم پُورے اندِنُ نامُ وکھاٹا رام ـــ	----	ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥
انّمرِت بانٹی اُچرا ہرِ جسُ مِٹھا لاگے تیرا بھاٹا رام ـــ	----	ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥
کرِ دئِیا مِئیا گوپال گوِبنّد کوءِ ناہی تُجھ بِنا ـــ	----	ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥
سمرتھ اگتھ اپار پُورن جیءُ تنُ دھنُ تُمّہ منا ـــ	----	ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ ਮਨਾ ॥
مُورکھ مُگدھ اناتھ چنّچل بلہِین نِیچ اجاٹا ـــ	----	ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥

بِنونّتِ نانک سرنِ تیری رکھِ لیہُ آوݨ جاݨا --1--	----	ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥
سادھ سرݨیٔ پائیئےَ ہرِ جیءُ گُݨ گاوہ ہرِنِیتا رام --	----	ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥
دھُورِ بھگتن کی منِ تنِ لگءُ ہرِ جیءُ سبھ پتِت پُنِیتا رام --	----	ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥
پِتتاپُنِیتا ہوہِ تِنّہ سنّگِ جِنّہ بِدھاتا پائِیا --	----	ਪਤਿਤਾ ਪੁਨੀਤਾ ਹੋਹਿ ਤਿਨ੍ ਸੰਗਿ ਜਿਨ੍ ਬਿਧਾਤਾ ਪਾਇਆ ॥
نام راتے جیء داتے نِت دیہِ چڑھِ سوائِیا --	----	ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥
رِدھِ سِدھِ نو نِدھِ ہرِ جپِ جِنی آتمُ جِیتا --	----	ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥
بِنونّتِ نانکُ وڈبھاگِ پائِیئہِ سادھ ساجن مِیتا --2--	----	ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥
جِنی سچُ وݨّجِیا ہرِ جیءُ سے پُورے ساہا رام --	----	ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥
بہُتُ کھجانا[1] تِنّن پہِ ہرِ جیءُ ہرِ کِیرتنُ لاہا رام -- | [1]خزانا-	----	ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥

کامُ کّرودھُ ن لوبھُ بِیاپے جو جن پّربھ سِءُ راتِیا --	----	ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥
ایکُ جانہِ ایکُ مانہِ رام کےَ رنگِ ماتِیا --	----	ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥
لگِ سنّت چرݨی پڑے سرݨی منِ تِنا اوماہا --	----	ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥
بِنونّتِ نانکُ جِن نامُ پلےَ سیئی سچے ساہا --3--	----	ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥
نانک سوئی سِمرِیئےَ ہرِ جیءُ جا کی کل دھاری رام --	----	ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥
گُرمُکھِ منہُ ن وِیسرےَ ہرِ جیءُ کرتا پُرکھُ مُراری رام --	----	ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥
دوکھُ روگُ ن بھءُ بِیاپے جِنّہی ہرِ ہرِ دھِیائِیا --	Page# [544]	ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹੀ ਹਰਿ ਹਰਿ ਧਿਆਇਆ ॥
سنّت پّرسادِ ترے بھوجلُ پورب لِکھِیا پائِیا --	----	ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥
وجی ودھائی منِ سانْتِ آئی مِلِیا پُرکھُ اپاری --	----	ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥

بِنونّتِ نانکُ سِمرِ ہرِ ہرِ اِچھ پُنّنی ہماری --4--3--	----	ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
بِہاگڑا مہلا[1] 5 گھرُ 2 | محلا[1]-	----	ਬਿਹਾਗੜਾ ਮਹਲਾ ੫ ਘਰੁ ੨
ੴ سِتنامُ گُرپّرسادِ --	----	ੴ ਸਤਿਨਾਮੁ ਗੁਰਪ੍ਰਸਾਦਿ ॥
ودھُ سُکھُ رَینڑِیئے پّرِء پّریمُ لگا --	----	ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥
گھٹُ دُکھ نِیدڑِیئے پرس ءُ سدا پگا --	----	ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥
پگ دھُورِ بانْچھ ءُ سدا جاچ ءُ نام رسِ بَیراگنی --	----	ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥
پّرِء رنّگِ راتی سہج ماتی مہا دُرمتِ تیاگنی --	----	ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥
گہِ بھُجا لینّہی پّریم بھِینی مِلنُ پّرِیتم سچ مگا --	----	ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥
بِنونّتِ نانک دھارِ کِرپا رہ ءُ چرنّہ سنّگِ لگا --1--	----	ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥
میری سکھی سہیلڑِیہو پّربھ کے چرنْڑِ لگہ --	----	ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥

مَنِ پرِّء پرّیمُ گھنّا
ہرِ کی بھگتِ منگّہ --

ਮਨਿ ਪ੍ਰਿਅ ਪ੍ਰੇਮੁ ਘਣਾ
ਹਰਿ ਕੀ ਭਗਤਿ ਮੰਗਹ ॥

ہرِ بھگتِ پائیۓ پرّبھُ دھیائیۓ
جاءِ ملیۓ ہرِ جنا --

ਹਰਿ ਭਗਤਿ ਪਾਈਐ ਪ੍ਰਭੁ ਧਿਆਈਐ
ਜਾਇ ਮਿਲੀਐ ਹਰਿ ਜਨਾ ॥

مانُ موہُ بِکارُ تجیۓ
ارپ تنُ دھنُ اِہُ منا --

ਮਾਨੁ ਮੋਹੁ ਬਿਕਾਰੁ ਤਜੀਐ
ਅਰਪਿ ਤਨੁ ਧਨੁ ਇਹੁ ਮਨਾ ॥

بڈ پُرکھ پُورن گُنٹ سنّپُورن
بھرّم بھیتِ ہرِ ہرِ مِل بھگہ --

ਬਡ ਪੁਰਖ ਪੂਰਨ ਗੁਣ ਸੰਪੂਰਨ
ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥

بِنونّتِ نانک سُنِ منّترُ سکھیۓ
ہرِ نامُ نِت نِت نِت جپہ --2--

ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ
ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥

ہرِ نارِ سُہاگنۓ
سبھِ رنگ مانۓ --

ਹਰਿ ਨਾਰਿ ਸੁਹਾਗਣੇ
ਸਭਿ ਰੰਗ ਮਾਣੇ ॥

رانڈ ن بَیسئی پرّبھ پُرکھ چِرانۓ --

ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥

نہ دُوکھ پاوے پرّبھ دھیاوے
دھنّن تے بڈبھا گیِیا --

ਨਹ ਦੂਖ ਪਾਵੈ ਪ੍ਰਭ ਧਿਆਵੈ
ਧੰਨਿ ਤੇ ਬਡਭਾਗੀਆ ॥

سُکھ سہج سووہِ کِلبِکھ کھووہِ
نام رس رنگِ جا گیِیا --

ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ
ਨਾਮ ਰਸਿ ਰੰਗਿ ਜਾਗੀਆ ॥

مِل پرّیم رہنّا ہرِ نامُ گہنّا
پرِّء بچن مِٹھے بھانۓ --

ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ
ਪ੍ਰਿਅ ਬਚਨ ਮੀਠੇ ਭਾਣੇ ॥

بِنونّتِ نانکؔ من اِچھ پائی ہرِ ملے پُرکھ چِراݨے --3--	----	ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥
تِتُ گرِہِ سوہِلڑے کوڈ اننّدا --	----	ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥
منِ تنِ روِ رہِیا پّربھ پرمانّدا --	----	ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥
ہرِ کنّتُ اننّتُ دئِیال سّرِیدھر گوبِنّدپتِت اُدھارݨو --	----	ਹਰਿ ਕੰਤ ਅਨੰਤੁ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥
پّربھِ کّرِپا دھاری ہرِ مُراری بھےَ سِنّدھُ ساگر تارݨو --	----	ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥
جو سرݨِ آوےَ تِسُ کنّٹھِ لاوےَ اِہُ بِردُ سُیامی سنّدا --	----	ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥
بِنونّتِ نانکؔ ہرِ کنّتُ مِلِیا سدا کیل کرنّدا --4--1--4--	----	ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥
بِہاگڑا مہلا[1] 5 -- | [1]محلا-	----	ਬਿਹਾਗੜਾ ਮਹਲਾ ੫ ॥
ہرِ چرݨ سرووَرِ تہ کرہُ نِواسُ منا --	----	ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥
کرِ مجنُ ہرِ سرے سبھِ کِلبِکھ ناسُ منا --	----	ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥
کرِ سدا مجنُ گوبِنّد سجنُ دُکھ اندھیرا ناسے --	Page# [545]	ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥

جنم مرنڑ ن ہوءِ تِس کءُ کٹےَ جم کے پھاسے --	----	ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥
مِلُ سادھسنّگے نام رنّگے تہا پُورن آسو --	----	ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥
بِنونّتِ نانک دھارِ کِرپا ہرِ چرنڑ کمل نِواسو --1--	----	ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥
تہ اند بِنود سدا انہد جھُنڑکارو رام --	----	ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥
مِلِ گاوہِ سنّت جنا پّربھ کا جَیکارو رام --	----	ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥
مِلِ سنّت گاوہِ کھسم[1] بھاوہِ ہرِ پّریم رس رنّگِ بھِنّنِیا --	----	ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
ہرِ لابھُ پائِیا آپُ مِٹائِیا ملے چِری وِچھُنّنِیا --	----	ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥
گہِ بھُجا لینے دئِیا کِنّہے پّربھ ایک اگم اپارو --	----	ਗਹਿ ਭੁਜਾ ਲੀਨੇ ਦਇਆ ਕੀਨ੍ਹੇ ਪ੍ਰਭ ਏਕ ਅਗਮ ਅਪਾਰੋ ॥
بِنونّتِ نانک سدا نِرمل سچُ سبدُ رُنڑ جھُنڑکارو --2--	----	ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥
سُنڑِ وڈبھاگیا ہرِ انمّرِت بانڑی رام --	----	ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥

[1] خصم-

جِن کءُ کرمِ لِکھی تِس رِدے سماݨی رام --	----	ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
اکتھ کہاݨی تِنی جاݨی جِس آپِ پّربھُ کِرپا کرے --	----	ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
امرُ تھیِیا پھِرِ ن مُویا کلِ کلیسا دُکھ ہرے --	----	ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
ہرِ سرݨِ پائی تجِ ن جائی پّربھ پّرِیتِ منِ تنِ بھاݨی --	----	ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
بِنونّتِ نانک سدا گائیِئےَ پوِتّر انمّرِت باݨی --3--	----	ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥
من تن گلتُ بھۓ کِچھُ کہݨُ ن جائی رام --	----	ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
جِس تے اُپجِیڑا تِنِ لِیا سمائی رام --	----	ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
مِلِ بّرہم جوتی اوتِ پوتی اُدکُ اُدکِ سمائِیا --	----	ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥
جلِ تھلِ مہِیئلِ ایکُ روِیا نہ دُوجا دِرِسٹائِیا --	----	ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥

بݨِ ترِݨِ ترِبھوݨِ پُورِ پُورن
کِیمتِ[1] کہݨُ ن جائی -- | [1]قیمتِ-

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ
ਕੀਮਤਿ ਕਹਣੁ ਨ ਜਾਈ ॥

بِنونّتِ نانک آپِ جاݨئے
جِنِ ایہ بݨّت بݨائی --4--2--5--

ਬਿਨਵੰਤਿ ਨਾਨਕ ਆਪਿ ਜਾਣੈ
ਜਿਨਿ ਏਹ ਬਣਤ ਬਣਾਈ ॥੪॥੨॥੫॥

بِہاگڑا مہلا[1] 5 -- | [1]محلا-

ਬਿਹਾਗੜਾ ਮਹਲਾ ੫ ॥

کھوجت سنّت پھرہِ پربھ پراݨ ادھارے
رام --

ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ
॥

تاݨُ تنُ کھِین بھئِیا
بِنُ مِلت پیارے رام --

ਤਾਣੁ ਤਨੁ ਖੀਨ ਭਇਆ
ਬਿਨੁ ਮਿਲਤ ਪਿਆਰੇ ਰਾਮ ॥

پربھ مِلہُ پیارے مئِیا دھارے
کرِ دئِیا لڑِ لاءِ لیجیٔے --

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ
ਕਰਿ ਦਇਆ ਲੜਿ ਲਾਇ ਲੀਜੀਐ ॥

دیہِ نامُ اپنا جپءُ سُیامی
ہرِ درس پیکھے جیجیٔے --

ਦੇਹਿ ਨਾਮੁ ਅਪਨਾ ਜਪਉ ਸੁਆਮੀ
ਹਰਿ ਦਰਸ ਪੇਖੇ ਜੀਜੀਐ ॥

سمرتھ پُورن سدا نِہچل
اُوچ اگم اپارے --

ਸਮਰਥ ਪੂਰਨ ਸਦਾ ਨਿਹਚਲ
ਊਚ ਅਗਮ ਅਪਾਰੇ ॥

بِنونّتِ نانک دھارِ کرِپا
مِلہُ پران پیارے --1--

ਬਿਨਵੰਤਿ ਨਾਨਕ ਧਾਰਿ ਕਿਰਪਾ
ਮਿਲਹੁ ਪ੍ਰਾਨ ਪਿਆਰੇ ॥੧॥

جپ تپ برت کینے
پیکھن کءُ چرناں رام --

ਜਪ ਤਪ ਬਰਤ ਕੀਨੇ
ਪੇਖਨ ਕਉ ਚਰਣਾ ਰਾਮ ॥

تپت ن کتہِ بُجھےَ بِنُ سُیامی سرنٹا رام --	----	ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
پّربھ سرنْ تیری کاٹِ بیری سنّسارُ ساگرُ تارِیئے --	----	ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
اناتھ نِرگُنِ کچھُ ن جانا میرا گُنٹْ اَئُگنٹْ ن بیچارِیئے --	----	ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
دِین دئِیال گوپال پّرِیتم سمرتھ کارنٹْ کرنٹا --	----	ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
نانک چاتّرِک ہرِ بُوںد ماگےَ جپ جِیوا ہرِ ہرِ چرنٹا --2--	----	ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥
امِء سروورو پیُء ہرِ ہرِ ناما رام --	----	ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥
سنّتہ سنّگِ ملےَ جپِ پُورن کاما رام --	Page# [546]	ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥
سبھ کام پُورن دُکھ بِدِیرن ہرِ نِمکھ منہُ ن بیسرے --	----	ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥
آنند اندِنُ سدا ساچا سرب گُنٹ جگدِیسرے --	----	ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥
اگنٹت اُوچ اپار ٹھاکُر اگم جا کو دھاما --	----	ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥

بِنونّتِ نانکؔ میری اِچھ پُورن ملے سّرِیرنگ راما ۔۔3۔۔	ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥
کئی کوٹِک جگ پھلا سُنِ گاونہارے رام ۔۔	ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥
ہرِ ہرِ نامُ جپت کُل سگلے تارے رام ۔۔	ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥
ہرِ نامُ جپت سوہنّت پّرانْی تا کی مہِما کِت گنا ۔۔	ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥
ہرِ بِسرُ ناہی پّران پِیارے چِتونّتِ درسنُ سد منا ۔۔	ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥
سُبھ دِوس آئے گہِ کنّٹھِ لائے پّربھ اُوچ اگم اپارے ۔۔	ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥
بِنونّتِ نانکؔ سپھلُ سبھُ کِچھُ پّربھ ملے اتِ پِیارے ۔۔4۔۔3۔۔6۔۔	ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥
بِہاگڑا مہلا[1] 5 چھنّت ۔۔ | محلا[1]	ਬਿਹਾਗੜਾ ਮਹਲਾ ੫ ਛੰਤ ॥
ان کائے راتڑِیا واٹ دُہیلی رام ۔۔	ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥
پاپ کماودِیا تیرا کوءِ ن بیلی رام ۔۔	ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥
کوئے ن بیلی ہوءِ تیرا سدا پچھوتاوہے ۔۔	ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥

گُن گُپال ن جپہِ رسنا پھِر کدہُ سے دِہ آوہے --	----	ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥
ترور وِچھُنّے نہ پات جُڑتے جم مگِ گئُن اِکیلی --	----	ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥
بِنونّت نانک بِنُ نام ہرِ کے سدا پھِرت دُہیلی --1--	----	ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥
تُوںَ ولونّچ لُوکِ کرہِ سبھ جانْئے جانْی رام --	----	ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥
لیکھا دھرم بھئِیا تِل پیِڑے گھانْی رام --	----	ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥
کِرت کمانْئے دُکھ سہُ پرانْی انِک جونِ بھرّمائِیا --	----	ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥
مہا موہنی سنّگِ راتا رتن جنمُ گوائِیا --	----	ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥
اِکسُ ہرِ کے نام باجھہُ آن کاج سِیانْی --	----	ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥
بِنونّتِ نانک لیکھُ لِکھِیا بھرمِ موہِ لُبھانْی --2--	----	ਬਿਨਵੰਤਿ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥
بیِچُ ن کوءِ کرے اکِرتگھنُ وِچھُڑِ پئِیا --	----	ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥

آئے کھرے کٹھن جمکنّکر پکڑِ لئِیا --	----	ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥
پکڑے چلائِیا اپنا کمائِیا مہا موہنی راتِیا --	----	ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥
گُن گووِنّد گُرمُکھِ ن جپِیا تپت تھنّمّ گلِ لاتِیا --	----	ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ ਗਲਿ ਲਾਤਿਆ ॥
کام کرودھِ اہنکارِ مُوٹھا کھوءِ گیانُ پچھُتاپِیا --	----	ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥
بِنونّت نانک سنّجوگِ بھُولا ہرِ جاپُ رسن ن جاپِیا --3--	----	ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥
تُجھ بِنُ کو ناہی پربھ راکھنہارا رام --	----	ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥
پتِت اُدھارنْ ہرِ بِردُ تُمارا رام --	----	ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥
پتِت اُدھارن سرنِ سُیامی کرِپا نِدھِ دئِیالا --	----	ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥
انّدھ کُوپ تے اُدھرُ کرتے سگل گھٹ پرتِپالا --	----	ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥
سرنِ تیری کٹِ مہا بیڑی اِکُ نامُ دیہِ ادھارا --	----	ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥

بِنونّت نانکؔ کر دےءِ راکھہُ گوبِنّد دِین دئِیارا --4--	----	ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥
سو دِنُ سپھلُ گنِیا ہرِ پرؔبھو مِلائِیا رام --	Page# [547]	ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥
سبھِ سُکھ پر گٹِیا دُکھ دوُرِ پرائِیا رام --	----	ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥
سُکھ سہج اند بِنود سد ہی گُن گُپال نِت گائیِئَ --	----	ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥
بھجُ سادھسنّگے ملے رنّگے بہُڑِ جونِ ن دھائیِئَ --	----	ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥
گہِ کنّٹھِ لاۓ سہجِ سُبھاۓ آدِ انّکُرُ آئِیا --	----	ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥
بِنونّت نانکؔ آپِ مِلِیا بہُڑِ کتہُو ن جائِیا --5--4--7--	----	ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥
بِہاگڑا مہلا[1] 5 چھنّت -- | [1]محلا-	----	ਬਿਹਾਗੜਾ ਮਹਲਾ ੫ ਛੰਤ ॥
سُنہُ بینّتِیا سُیامی میرے رام --	----	ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥
کوٹِ اپرؔادھ بھرے بھی تیرے چیرے رام --	----	ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥

دُکھ ہرن کِرپا کرن موہن کلِ کلیسہ بھنّجنا --	ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥
سرنِ تیری رکھِ لیہُ میری سرب مے نِرنّجنا --	ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥
سُنت پیکھت سنّگِ سبھ کے پّربھ نیرہُو تے نیرے --	ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥
ارداسِ[1] نانک سُنِ سُیامی رکھِ لیہُ گھر کے چیرے --1-- |	ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥

[1]عرداِس-

تُو سمرتھُ سدا ہم دِین بھیکھاری رام --	ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥
مائِیا موہِ مگنُ کڈھِ لیہُ مُراری رام --	ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥
لوبھِ موہِ بِکارِ بادھِئو انِک دوکھ کماونے --	ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥
الِپت بنّدھن رہت کرتا کِیا اپنا پاونے --	ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥
کرِ انُگرہُ پتت پاون بہُ جونِ بھرّمتے ہاری --	ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥

بِنونّتِ نانکُ داسُ ہرِ کا پّربھ جیء پّران ادھاری --2--	----	ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥
تُو سمرتھُ وڈا میری متِ تھوری رام --	----	ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
پالِہِ اکِرتگھنا پُورن دِرسٹ تیری رام --	----	ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
اگادھِ بودھِ اپار کرتے موہِ نیچُ کچھُو ن جانا --	----	ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
رتنُ تیاگِ سنّگرہن کئُڈی پسُو نیچُ ایانا --	----	ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
تیاگِ چلتی مہا چنّچلِ دوکھ کرِ کرِ جوری --	----	ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
نانک سرنِ سمرتھ سُیامی پَیج راکھُہ موری --3--	----	ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥
جا تے وِچھُڑیا تِنِ آپِ مِلائِیا رام --	----	ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥
سادھُو سنّگمے ہرِ گُنڑ گائِیا رام --	----	ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥
گُنڑ گاءِ گووِد سدا نیکے کلیانڑ مے پرگٹ بھئے --	----	ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥
سیجا سُہاوی سنّگِ پّربھ کے آپنڑے پّربھ کرِ لئے --	----	ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥

چھوڑِ چِنّت اچِنّت ہوۓ بہُڑِ دُوکھُ ن پائِیا ـــ	----	ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥
نانکؑ درسنُ پیکھِ جِیوے گوِبِنّد گُنٹ نِدھِ گائِیا ـــ4ـــ5ـــ8ـــ	----	ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥
بِہاگڑا مہلا[1] 5 چھنّت ـــ | [1]مَحلاـ	----	ਬਿਹਾਗੜਾ ਮਹਲਾ ੫ ਛੰਤ ॥
بولِ سُدھرمِیڑِیا مونِ کت دھاری رام ـــ	----	ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥
تُو نیتّری دیکھِ چلِیا مائِیا بِئُہاری رام ـــ	----	ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥
سنّگِ تیرےَ کچھُ ن چالےَ بِنا گوبِنّد ناما ـــ	----	ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥
دیس ویس سُورن رُوپا سگل اُوئنے کاما ـــ	----	ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥
پُتّر کلتّرن سنّگِ سوبھا ہست گھورِ وِکاری ـــ	----	ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥
بِنونّت نانک بِنُ سادھسنّگم سبھ مِتھِیا سنّساری ـــ1ـــ	----	ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥
راجن کِءُ سوئِیا تُو نِید بھرے جاگت کت ناہی رام ـــ	----	ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥

مائیا جھوٹھُ رُدنُ کیتے بِللاہی رام --	Page# [548]	ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥
بِللاہِ کیتے مہا موہن بِنُ نام ہرِ کے سُکھُ نہی --	----	ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥
سہس سِیانپ اُپاو تھاکے جہ بھاوت تہ جاہی --	----	ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥
آدِ انّتے مدھِ پُورن سربتّر گھٹِ گھٹِ آہی --	----	ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥
بِنونّت نانک جِن سادھسنّگمُ سے پتِ سیتی گھرِ جاہی --2--	----	ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥
نرپتِ جانِ گرہِئو سیوک سِیانے رام --	----	ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥
سرپر وِچھُڑنا موہے پچھُتانے رام --	----	ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥
ہرِچنّدُری دیکھِ بھُولا کہا استھِتِ پائیئے --	----	ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥
بِنُ نام ہرِ کے آن رچنا اہِلا جنمُ گوائیئے --	----	ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥
ہءُ ہءُ کرت ن ترِسن بُوجھے نہ کانْم پُورن گیانے --	----	ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥
بِنونّتِ نانک بِنُ نام ہرِ کے کیتیا پچھُتانے --3--	----	ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥

دھارِ انُگرہو اپنا کرِ لینا رام --	----	ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥
بھُجا گہِ کاڈھِ لیئو سادھُو سنّگُ دِینا رام --	----	ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥
سادھسنّگمِ ہرِ ارادھے سگل کلمل دُکھ جلے --	----	ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥
مہا دھرم سُدان کِریا سنّگِ تیرےَ سے چلے --	----	ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥
رسنا ارادھےَ ایکُ سُیامی ہرِ نامِ منُ تنُ بھِینا --	----	ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥
نانک جِس نو ہرِ مِلاۓ سو سرب گُنٹ پربِینا --4--6--9--	----	ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥
بِہاگڑے کی وار مہلا[1] 4 | [1]محلا-	----	ਬਿਹਾਗੜੇ ਕੀ ਵਾਰ ਮਹਲਾ ੪
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
سلوک م: 3 --	----	ਸਲੋਕ ਮਃ ੩ ॥
گُر سیوا تے سُکھُ پائیۓَ ہور تھےَ سُکھُ ن بھالِ --	----	ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
گُر کےَ سبدِ منُ بھیدِیۓَ سدا وسےَ ہرِ نالِ --	----	ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥

نانکؑ نامُ تِنا کُءُ ملےَ جِن ہرِ وکھےَ ندرِ نِہالِ ۔۔1۔۔	----	ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
م: 3 ۔۔	----	ਮਃ ੩ ॥
سِپھتِ[1] کھجانا[2] بکھس[3] ہےَ جِسُ بکھسےَ[4] سو کھرچےَ کھاءِ ۔۔	----	ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
ستِگُر بِنُ ہتھِ ن آوئی سبھ تھکے کرم کماءِ ۔۔	----	ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
نانکؑ منمُکھُ جگتُ دھنہِینُڑ ہےَ اگےَ بھکھا کِ کھاءِ ۔۔2۔۔	----	ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥
پئُڑی ۔۔	----	ਪਉੜੀ ॥
سبھ تیری تُو سبھس دا سبھ تُدھُ اُپائِیا ۔۔	----	ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥
سبھنا وِچِ تُو ورتدا تُو سبھنی دھِیائِیا ۔۔	----	ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥
تِس دی تُو بھگتِ تھاءِ پائِہِ جو تُدھُ منِ بھائِیا ۔۔	----	ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥
جو ہرِ پرّبھ بھاوےَ سو تھیۓ سبھِ کرنِ تیرا کرائِیا ۔۔	----	ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥

[1]صِفتِ۔
[2]خزانا۔ [3]بخش۔ [4]بخشے۔

سلاہِہُ[1] ہرِ سبھنا تے وڈا جو سنّت جناں کی پَیج رکھدا آئیا ۔۔1۔۔ |	----	ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
[1]سلاحِہُ۔		
سلوک م: 3 ۔۔	----	ਸਲੋਕ ਮਃ ੩ ॥
نانکُ گیانی جگُ جِیتا جگِ جِیتا سبھُ کوءِ ۔۔	----	ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥
نامے کارج سِدھِ ہےَ سہجے ہوءِ سُ ہوءِ ۔۔	----	ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥
گُرمتِ متِ اچلُ ہےَ چلاءِ ن سکےَ کوءِ ۔۔	----	ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥
بھگتا کا ہرِ انگیکارُ کرے کارجُ سُہاوا ہوءِ ۔۔	----	ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥
منمُکھ مُولہُ بھُلائِئنُ وِچ لبُ لوبھُ اہنکارُ ۔۔	----	ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥
جھگڑا کرِدیا اندِنُ گُدرےَ سبدِ ن کرےَ وِیچارُ ۔۔	Page# [549]	ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥
سُدھِ متِ کرتےَ ہرِ لئی بولنِ سبھُ وِکارُ ۔۔	----	ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
دِتےَ کِتےَ ن سنّتوکھِیئنِ انترِ ترِسنا بہُتُ اگیانُ اندھارُ ۔۔	----	ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯਾਨੁ ਅੰਧਾਰੁ ॥

نانکؔ منمُکھا نالہُ تُٹِیا بھلی جِنا مائِیا موہِ پِیارُ --1--	----	ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥
م: 3 --	----	ਮਃ ੩ ॥
تِنّہ بھءُ سنّسا کِیا کرے جِن ستِگُرُ سِرِ کرتارُ --	----	ਤਿਨ੍ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥
دھُرِ تِن کی پَیج رکھدا آپے رکھنہارُ --	----	ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥
مِلِ پّرِیتم سُکھُ پائِیا سچےَ سبدِ وِیچارِ --	----	ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
نانکؔ سُکھداتا سیوِیا آپے پرکھنہارُ --2--	----	ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥
پئُڑی --	----	ਪਉੜੀ ॥
جیء جنّت سبھِ تیرِیا تُو سبھنا راسِ --	----	ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥
جِس نو تُو دیہِ تِسُ سبھُ کِچھُ ملےَ کوئی ہورُ سرِیکُ[1] ناہی تُدھُ پاسِ -- | [1]شرِیکُ-	----	ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥
تُو اِکو داتا سبھس دا ہرِ پہِ اردایِس[1] -- | [1]عرداِس-	----	ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥

ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥	----	جِس دی تُدھُ بھاوےَ تِس دی تُو مںّنِ لَیہِ سو جنُ ساباسِ ـــ
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥	----	سبھُ تیرا چوجُ ورتدا دُکھُ سُکھُ تُدھُ پاسِ ــ2ــ
ਸਲੋਕ ਮਃ ੩ ॥	----	سلوک م: 3 ـــ
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥	----	گُرمُکھِ سچےَ بھاودے دِرِ سچےَ سچِیار ـــ
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥	----	ساجن منِ آننّدُ ہےَ گُر کا سبدُ وِیچار ـــ
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥	----	انّترِ سبدُ وسائِیا دُکھُ کٹِیا چانݨُ کِیا کرتارِ ـــ
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥	----	نانک رکھݨہارا رکھسی آپݨی کِرپا دھارِ ــ1ــ
ਮਃ ੩ ॥	----	م: 3 ـــ
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥	----	گُر کی سیوا چاکری بھےَ رچِ کار کماءِ ـــ
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥	----	جیہا سیوےَ تیہو ہووےَ جے چلےَ تِسےَ رجاءِ[1] ـــ

[1] رضاءِ

نانکؔ سبھُ کِچھُ آپِ ہےَ اورُ ن دُوجی جاءِ ۔۔2۔۔	----	ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥
پئُڑی ۔۔	----	ਪਉੜੀ ॥
تیری وڈِیائی تُوہےَ جانڈا تُدھُ جیوڈُ اورُ ن کوئی ۔۔	----	ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥
تُدھُ جیوڈُ ہورُ سرِیکُ[1] ہووےَ تا آکھیِئےَ تُدھُ جیوڈُ تُوہےَ ہوئی ۔۔ | [1]شرِیکُ۔	----	ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥
جِنِ تُو سیوِیا تِنِ سُکھُ پائِیا ہورُ تِس دی رِیس کرے کِیا کوئی ۔۔	----	ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
تُو بھنّنڑ گھڑنڑ سمرتھُ داتارُ ہہِ تُدھُ اگےَ منّگنڑ نو ہتھ جوڑِ کھلی سبھ ہوئی ۔۔	----	ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥
تُدھُ جیوڈُ داتارُ مےَ کوئی ندرِ ن آوئی تُدھُ سبھسےَ نو دانُ دِتا کھنّڈی وربھنّڈی پاتالی پُرئی سبھ لوئی ۔۔3۔۔	----	ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
سلوک م:3 ۔۔	----	ਸਲੋਕ ਮਃ ੩ ॥
مِن پرتیِتِ ن آئِیا سہجِ ن لگو بھاءُ ۔۔	----	ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥

سبدے ساد ن پائیو منہٹھ کِیا گُن گاءِ --	----	ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥
نانک آئیا سو پروانٗ ہے جِ گُرمُکھِ سچِ سماءِ --1--	----	ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥
م: 3 --	----	ਮਃ ੩ ॥
آپنٗا آپُ ن پچھانٗے مُوڑا اورا آکھِ دُکھاۓ --	----	ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥
مُنّڈھے دی کھسلتِ[1] ن گئیا انّدھے وِچھُڑِ چوٹا کھاۓ -- | [1]خصلتِ-	----	ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥
ستِگُر کے بھے بھنّنِ ن گھڑِئو رہے انّکِ سماۓ --	----	ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥
اندِنُ سہسا کدے ن چُوکے بِنُ سبدے دُکھُ پاۓ --	----	ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
کامُ کرودھُ لوبھُ انّترِ سبلا نِت دھنّدھا کرت وِہاۓ --	Page# [550]	ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥
چرنٗ کر دیکھت سُنِٗ تھکے دِہ مُکے نیڑے آۓ --	----	ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
سچا نامُ ن لگو میٹھا جِتُ نامِ نو نِدھِ پاۓ --	----	ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥

جِیوتُ مرےَ مرےَ پھُنِ جِیوےَ تاں موکھنّترُ پاۓ --	----	ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
دھُرِ کرمُ ن پائِئو پرانْی وِنُْ کرما کِیا پاۓ --	----	ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥
گُر کا سبدُ سمالِ تُوٗ مُوڑے گتِ متِ سبدے پاۓ --	----	ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
نانک ستِگُر تد ہی پاۓ جاں وِچہُ آپُ گواۓ --2--	----	ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥
پئُڑی --	----	ਪਉੜੀ ॥
جِس دےَ چِتِ وسِیا میرا سُیامی تِس نوٗ کِءُ اندّیسا کِسےَ گلےَ دا لوڑِیئےَ --	----	ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥
ہرِ سُکھداتا سبھنا گلا کا تِس نوٗ دھِیائِدِیا کِوٗ نِمکھ گھڑی مُہُ موڑِیئےَ --	----	ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
جِنِ ہرِ دھِیائِیا تِس نوٗ سرب کلِیانْ ہوۓ نِت سنّت جنا کی سنّگتِ جاءِ بہِیئےَ مُہُ جوڑِیئےَ --	----	ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥
سبھِ دُکھ بھُکھ روگ گۓ ہرِ سیوک کے سبھِ جن کے بنّدھن توڑِیئےَ --	----	ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥

ہرِ کرِپا تے ہویا ہرِ بھگت ہرِ بھگت جنا کےَ مُہِ ڈِٹھےَ جگتُ ترِیا سبھُ لوڑِیئَ --4--	----	ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥
سلوک م: 3 --	----	ਸਲੋਕ ਮਃ ੩ ॥
سا رسنا جلِ جاءُ جِنِ ہرِ کا سُیاءُ ن پائِیا --	----	ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
نانک رسنا سبدِ رساءِ جِنِ ہرِ ہرِ منّنِ وسائِیا --1--	----	ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
م: 3 --	----	ਮਃ ੩ ॥
سا رسنا جلِ جاءُ جِنِ ہرِ کا ناءُ وِسارِیا --	----	ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
نانک گُرمُکھِ رسنا ہرِ جپےَ ہرِ کےَ ناءِ پِیارِیا --2--	----	ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
پئُڑی --	----	ਪਉੜੀ ॥
ہرِ آپے ٹھاکُرُ سیوکُ بھگتُ ہرِ آپے کرے کرائے --	----	ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
ہرِ آپے ویکھےَ وِگسےَ آپے جِتُ بھاوےَ تِتُ لائے --	----	ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥

ہرِ اِکنا مارگِ پاۓ آپے
ہرِ اِکنا اُجھڑِ پاۓ --

ਹਰਿ ਇਕਨਾ ਮਾਰਗਿ ਪਾਏ ਆਪੇ
ਹਰਿ ਇਕਨਾ ਉਝੜਿ ਪਾਏ ॥

ہرِ سچا ساہِبُ[1] سچُ تپاوسُ
کرِ ویکھےَ چلت سباۓ -- | [1]صاحبُ-

ਹਰਿ ਸਚਾ ਸਾਹਿਬੁ ਸਚੁ ਤਪਾਵਸੁ
ਕਰਿ ਵੇਖੈ ਚਲਤ ਸਬਾਏ ॥

گُر پرسادِ کہےَ جنُ نانکُ
ہرِ سچے کے گُنْ گاۓ --5--

ਗੁਰ ਪਰਸਾਦਿ ਕਹੈ ਜਨੁ ਨਾਨਕੁ
ਹਰਿ ਸਚੇ ਕੇ ਗੁਣ ਗਾਏ ॥੫॥

سلوک م: 3 --

ਸਲੋਕ ਮਃ ੩ ॥

درویسی[1] کو جانْسی
ورلا کو درویسُ[2] -- | [1]درویشی- [2]درویش-

ਦਰਵੇਸੀ ਕੋ ਜਾਣਸੀ
ਵਿਰਲਾ ਕੋ ਦਰਵੇਸੁ ॥

جے گھرِ گھرِ ہنّڈھےَ منّگدا
دھِگُ جیونْ دھِگُ ویسُ --

ਜੇ ਘਰਿ ਘਰਿ ਹੰਢੈ ਮੰਗਦਾ
ਧਿਗੁ ਜੀਵਣੁ ਧਿਗੁ ਵੇਸੁ ॥

جے آسا انّدیسا تجِ رہےَ
گُرمُکھِ بھِکھِیا ناءُ --

ਜੇ ਆਸਾ ਅੰਦੇਸਾ ਤਜਿ ਰਹੈ
ਗੁਰਮੁਖਿ ਭਿਖਿਆ ਨਾਉ ॥

تِس کے چرن پکھالیئہِ
نانک ہءُ بلِہارےَ جاءُ --1--

ਤਿਸ ਕੇ ਚਰਨ ਪਖਾਲੀਅਹਿ
ਨਾਨਕ ਹਉ ਬਲਿਹਾਰੈ ਜਾਉ ॥੧॥

م: 3 --

ਮਃ ੩ ॥

نانک ترورُ ایکُ پھلُ
دُءِ پنّکھیرُو آہِ --

ਨਾਨਕ ਤਰਵਰੁ ਏਕੁ ਫਲੁ
ਦੁਇ ਪੰਖੇਰੂ ਆਹਿ ॥

آوت جات ن دِیسہی نا پر پنکھی تاہِ --	----	ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
بہُ رنّگی رس بھوگیا سبدِ رہے نِرباݨُ --	----	ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
ہرِ رس پھلِ راتے نانکا کرمِ سچا نِیساݨُ[1] --2-- | [1]نیشاݨُ-	----	ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥
پئُڑی --	----	ਪਉੜੀ ॥
آپے دھرتی آپے ہے راہکُ آپِ جنّماءِ پِیساوے --	----	ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
آپِ پکاوے آپِ بھانْڈے دےءِ پروسے آپے ہی بہِ کھاوے --	----	ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
آپے جلُ آپے دے چھِنگا آپے چُلی بھراوے --	----	ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
آپے سنّگتِ سدِ بہالے آپے وِدا کراوے --	Page# [551]	ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥
جِس نو کِرپالُ ہووے ہرِ آپے تِس نو ہُکمُ[1] مناوے --6-- | [1]حکمُ-	----	ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥
سلوک م: 3 --	----	ਸਲੋਕ ਮਃ ੩ ॥

کرم دھرم سبھِ بنّدھنا پاپ پُنّن سنبنّدھُ --	----	ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥
ممتا موہُ سُ بنّدھنا پُتّر کلتّر سُ دھنّدھُ --	----	ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥
جہ دیکھا تہ جیوری مائِیا کا سنبنّدھُ --	----	ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥
نانک سچے نام بِنُ ورتنِ ورتےَ انّدھُ --1--	----	ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥
م: 4 --	----	ਮਃ ੪ ॥
انّدھے چانڑُ تا تھیۓَ جا ستِگُرُ ملےَ رجاءِ[1] -- | [1]رضاءِ-	----	ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥
بنّدھن توڑےَ سچِ وسےَ اگیانُ ادھیرا جاءِ --	----	ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥
سبھُ کِچھُ دیکھےَ تسےَ کا جِنِ کِیا تنُ ساجِ --	----	ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥
نانک سرنِ کرتار کی کرتا راکھےَ لاج --2--	----	ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥
پئُڑی --	----	ਪਉੜੀ ॥

جدہُ آپے تھاٹُ کِیا بہِ کرتےَ تدہُ پُچھِ ن سیوکُ بِییا --	----	ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥
تدہُ کِیا کو لیوےَ کِیا کو دیوےَ جاں اورُ ن دُوجا کِیا --	----	ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥
پھِرِ آپے جگتُ اُپائِیا کرتےَ دانُ سبھنا کءُ دِییا --	----	ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥
آپے سیو بنْائیئنُ گُرمُکھِ آپے انّمرِتُ پِییا --	----	ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥
آپِ نِرنّکار آکارُ ہےَ آپے آپے کرےَ سُ تھِییا --7--	----	ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥
سلوکُ م: 3 --	----	ਸਲੋਕ ਮਃ ੩ ॥
گُرمُکھِ پّربھُ سیوہِ سد ساچا اندِنُ سہجِ پِیارِ --	----	ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥
سدا انّندِ گاوہِ گُنْ ساچے اردھِ اُردھِ اُرِ دھارِ --	----	ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥
انّترِ پّریتمُ وسِیا دھُرِ کرمُ لِکھِیا کرتارِ --	----	ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥
نانکُ آپِ مِلائِئنُ آپے کِرپا دھارِ --1--	----	ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥

م: 3 --	----	ਮਃ ੩ ॥
کہِۓ کتھِۓ ن پائیۓ اندِنُ رہےَ سدا گُنڑ گاءِ --	----	ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥
وِنڑُ کرمےَ کنۓَ ن پاِئو بھئُکِ مُۓ بِللاءِ --	----	ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥
گُر کےَ سبدِ منُ تنُ بھجےَ آپِ وسےَ منِ آءِ --	----	ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥
نانک ندری پائیۓ آپے لئے مِلاءِ --2--	----	ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥
پئُڑی --	----	ਪਉੜੀ ॥
آپے وید پُرانڑ سبھِ ساست آپِ کتھےَ آپِ بھجےَ --	----	ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥
آپے ہی بہِ پُوجے کرتا آپِ پرپنّچُ کرِجےَ --	----	ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥
آپِ پروِرت آپِ نِروِرتی آپے اکتھُ کتھیجےَ --	----	ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥
آپے پُنّنُ سبھُ آپِ کراۓ آپِ الِپتُ ورتیجےَ --	----	ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥

ਆਪੇ ਸੁਖੁ ਦੁਖੁ ਦੇਵੈ ਕਰਤਾ
ਆਪੇ ਬਖਸ ਕਰੀਜੈ ॥੮॥

آپے سُکھُ دُکھُ دیوے َ کرتا
آپے بکھس[1] کرِ بجے َ ۔۔8۔۔ | [1]بخش۔

ਸਲੋਕ ਮਃ ੩ ॥

سلوک م: 3 ۔۔

ਸੇਖਾ ਅੰਦਰਹੁ ਜੋਰੁ ਛਡਿ ਤੂ
ਭਉ ਕਰਿ ਝਲੁ ਗਵਾਇ ॥

سیکھا انّدرہُ جورُ[1] چھڈِ تُو
بھءُ کرِ جھلُ گواءِ ۔۔ | [1]زورُ۔

ਗੁਰ ਕੈ ਭੈ ਕੇਤੇ ਨਿਸਤਰੇ
ਭੈ ਵਿਚਿ ਨਿਰਭਉ ਪਾਇ ॥

گُر کےَ بھےَ کیتے نِسترے
بھےَ وِچ نِربھءُ پاءِ ۔۔

ਮਨੁ ਕਠੋਰੁ ਸਬਦਿ ਭੇਦਿ ਤੂੰ
ਸਾਂਤਿ ਵਸੈ ਮਨਿ ਆਇ ॥

منُ کٹھورُ سبدِ بھیدِ تُونّ
سانْتِ وسےَ منِ آءِ ۔۔

ਸਾਂਤੀ ਵਿਚਿ ਕਾਰ ਕਮਾਵਣੀ
ਸਾ ਖਸਮੁ ਪਾਏ ਥਾਇ ॥

سانْتی وِچ کار کماوݨی
سا کھسمُ[1] پائے تھاءِ ۔۔ | [1]خصمُ۔

ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ
ਪੁਛਹੁ ਗਿਆਨੀ ਜਾਇ ॥੧॥

نانک کامِ کّرودھِ کنےَ ن پائِئو
پُچھہُ گِیانی جاءِ ۔۔1۔۔

ਮਃ ੩ ॥

م: 3 ۔۔

ਮਨਮੁਖ ਮਾਇਆ ਮੋਹੁ ਹੈ
ਨਾਮਿ ਨ ਲਗੋ ਪਿਆਰੁ ॥

منمُکھ مائِیا موہُ ہےَ
نامِ ن لگو پِیارُ ۔۔

ਕੂੜੁ ਕਮਾਵੈ ਕੂੜੁ ਸੰਗ੍ਰਹੈ
ਕੂੜੁ ਕਰੇ ਆਹਾਰੁ ॥

کُوڑُ کماوے َ کُوڑُ سنّگرہے َ
کُوڑُ کرے آہارُ ۔۔

Page# [552]

بِکھُ مائِیا دھنُ سنّچِ مرہِ انّتے ہوءِ سبھُ چھارُ ــ	----	ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥
کرم دھرم سُچ سنّجم کرہِ انّترِ لوبھُ وِکارُ ــ	----	ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥
نانکؔ جِ منمُکھُ کماوےَ سُ تھاءِ نا پوےَ درگہِ ہوءِ کھُیارُ[1] ــ2ــ | [1]خُیارُ۔	----	ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥
پئُڑی ــ	----	ਪਉੜੀ ॥
آپے کھاݨی آپے باݨی آپے کھنّڈ وربھنّڈ کرے ــ	----	ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥
آپِ سمُنّدُ آپِ ہےَ ساگرُ آپے ہی وِچِ رتن دھرے ــ	----	ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥
آپِ لہاۓ کرے جِسُ کِرپا جِس نو گُرمُکھِ کرے ہرے ــ	----	ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥
آپے بھئُجلُ آپِ ہےَ بوہِتھا آپے کھیوٹُ آپِ ترے ــ	----	ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥
آپے کرے کراۓ کرتا اورُ ن دُوجا تُجھےَ سرے ــ9ــ	----	ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥
سلوکؔ م: 3 ــ	----	ਸਲੋਕ ਮਃ ੩ ॥

ستگُر کی سیوا سپھل ہےَ
جے کو کرے چِتُ لاءِ --

ਸਤਿਗੁਰ ਕੀ ਸੇਵਾ ਸਫਲ ਹੈ
ਜੇ ਕੋ ਕਰੇ ਚਿਤੁ ਲਾਇ ॥

نامُ پدارتھُ پائیئےَ
اچِنّتُ وسےَ مَنِ آءِ --

ਨਾਮੁ ਪਦਾਰਥੁ ਪਾਈਐ
ਅਚਿੰਤੁ ਵਸੈ ਮਨਿ ਆਇ ॥

جنم مرن دُکھُ کٹیئےَ
ہئُمےَ ممتا جاءِ --

ਜਨਮ ਮਰਨ ਦੁਖੁ ਕਟੀਐ
ਹਉਮੈ ਮਮਤਾ ਜਾਇ ॥

اُتم پدوی پائیئےَ
سچے رہےَ سماءِ --

ਉਤਮ ਪਦਵੀ ਪਾਈਐ
ਸਚੇ ਰਹੈ ਸਮਾਇ ॥

نانک پُوربِ جِن کءُ لِکھیا
تِنا ستگُرُ مِلیا آءِ --1--

ਨਾਨਕ ਪੂਰਬਿ ਜਿਨ ਕਉ ਲਿਖਿਆ
ਤਿਨਾ ਸਤਿਗੁਰੁ ਮਿਲਿਆ ਆਇ ॥੧॥

م: 3 --

ਮਃ ੩ ॥

نامِ رتا ستِگُرُو ہےَ
کلجُگ بوہِتھُ ہوءِ --

ਨਾਮਿ ਰਤਾ ਸਤਿਗੁਰੂ ਹੈ
ਕਲਿਜੁਗ ਬੋਹਿਥੁ ਹੋਇ ॥

گُرمُکھِ ہووےَ سُ پارِ پوےَ
جِنا انّدرِ سچا سوءِ --

ਗੁਰਮੁਖਿ ਹੋਵੈ ਸੁ ਪਾਰਿ ਪਵੈ
ਜਿਨਾ ਅੰਦਰਿ ਸਚਾ ਸੋਇ ॥

نامُ سمہّالے نامُ سنگّرہےَ
نامے ہی پتِ ہوءِ --

ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ
ਨਾਮੇ ਹੀ ਪਤਿ ਹੋਇ ॥

نانک ستگُرُ پائِیا
کرمِ پراپتِ ہوءِ --2--

ਨਾਨਕ ਸਤਿਗੁਰੁ ਪਾਇਆ
ਕਰਮਿ ਪਰਾਪਤਿ ਹੋਇ ॥੨॥

پئُڑی --	----	ਪਉੜੀ ॥
آپے پارسُ آپِ دھاتُ ہےَ آپِ کیتوݩ کنّچنُ --	----	ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥
آپے ٹھاکرُ سیوکُ آپے آپے ہی پاپ کھنّڈنُ --	----	ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥
آپے سبھِ گھٹ بھوگوےَ سُیامی آپے ہی سبھُ انّجنُ --	----	ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥
آپِ بِبیکُ آپِ سبھُ بیتا آپے گُرمُکھِ بھنّجنُ --	----	ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥
جنُ نانکُ سالاہِ[1] ن رجےَ تُدھُ کرتے تُو ہرِ سُکھداتا وڈنُ --10-- | [1]سالاحِ-	----	ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥
سلوکُ م: 4 --	----	ਸਲੋਕ ਮਃ ੪ ॥
بِنُ ستِگُر سیوے جیء کے بنّدھنا جیتے کرم کماہِ --	----	ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥
بِنُ ستِگُر سیوے ٹھور ن پاوہی مرِ جنّمہِ آوہِ جاہِ --	----	ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
بِنُ ستِگُر سیوے پھِکا بولݨا نامُ ن وسےَ منِ آءِ --	----	ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥

نانکؔ بِنُ ستِگُر سیوے جم پُرِ بدھے مارِیئہِ مُہِ کالےَ اُٹھِ جاہِ --1--	----	ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥
م: 3 --	----	ਮਃ ੩ ॥
اِکِ ستِگُر کی سیوا کرہِ چاکری ہرِ نامے لگےَ پِیارُ --	----	ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
نانکؔ جنمُ سوارنِ آپݨا کُل کا کرنِ اُدھارُ --2--	----	ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥
پئُڑی --	----	ਪਉੜੀ ॥
آپے چاٹسال آپِ ہےَ پادھا آپے چاٹڑے پڑݨ کءُ آݨے --	----	ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥
آپے پِتا ماتا ہےَ آپے آپے بالک کرے سِیاݨے --	----	ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥
اِک تھےَ پڑِ بُجھےَ سبھُ آپے اِک تھےَ آپے کرے اِیاݨے --	----	ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥
اِکنا انّدرِ مہلِ[1] بُلاۓ جا آپِ تیرےَ منِ سچے بھاݨے -- |	----	ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥
[1]محلِ-		
جِنا آپے گُرمُکھِ دے وڈِیائی سے جن سچی درگہِ جاݨے --11--	----	ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥

سلوکُ مردانا 1 ـ ـ	Page# [553]	ਸਲੋਕੁ ਮਰਦਾਨਾ ੧ ॥
کلِ کلوالی کامُ مدُ منُویاپِیونْہارُ ـ ـ	----	ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
کّرودھ کٹوری موہِ بھری پِیلاوا اہنّکارُ ـ ـ	----	ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
مجلس کُوڑے لب کی پی پی ہوءِ کھُیارُ[1] ـ ـ | [1]خُیارُـ	----	ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
کرنْی لاہنِ ست گُڑُ سچُ سرا کرِ سارُ ـ ـ	----	ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
گُنْ منّڈے کرِ سِیلُ گھِءُ سرمُ ماسُ آہارُ ـ ـ	----	ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
گُرمُکھِ پائیِۓ نانکا کھادھےَ جاہِ بِکار ـ ـ1ـ ـ	----	ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
مردانا 1 ـ ـ	----	ਮਰਦਾਨਾ ੧ ॥
کائِیا لاہنِ آپُ مدُ مجلس ترِّسنا دھاتُ ـ ـ	----	ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
منسا کٹوری کُوڑِ بھری پِیلاۓ جمکالُ ـ ـ	----	ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥

اِتُ مدِ پیتےَ نانکا بہُتے کھٹِیئہِ بِکار --	----	ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
گِیانُ گُڑُ سالاہ[1] منّڈے بھءُ ماسُ آہارُ -- | [1]سالاح-	----	ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
نانکُ اِہُ بھوجنُ سچُ ہےَ سچُ نامُ آدھارُ --2--	----	ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥
کانْیاں لاہنِ آپُ مدُ انّمّرِت تِس کی دھار --	----	ਕਾਂਯਾਂ ਲਾਹਨਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
ستسنّگتِ سِءُ میلاپُ ہوءِ لِو کٹوری انّمّرِت بھری پی پی کٹہِ بِکار --3--	----	ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥
پئُڑی --	----	ਪਉੜੀ ॥
آپے سُرِ نر گنڑ گنّدھربا آپے کھٹ درسن کی بانڑی --	----	ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥
آپے سِو سنّکر مہیسا آپے گُرمُکھِ اکتھ کہانڑی --	----	ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
آپے جوگی آپے بھوگی آپے سنّنِیاسی پھِرے بِبانڑی --	----	ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥

آپےَ نالِ گوسٹِ آپِ اُپدسےَ آپے سُگھڑُ سرُوپُ سِیانڑیٰ --	----	ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
آپڑنا چوجُ کرِ ویکھےَ آپے آپے سبھنا جِییا کا ہےَ جانڑیٰ --12--	----	ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥
سلوکُ م: 3 --	----	ਸਲੋਕੁ ਮਃ ੩ ॥
ایہا سنّدھِیا پرواڑنُ ہےَ جِتُ ہرِ پّربھُ میرا چِتِ آوےَ --	----	ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥
ہرِ سِءُ پّرِیتِ اُوپجےَ مائِیا موہُ جلاوےَ --	----	ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥
گُر پرسادی دُبِدھا مرے منُویا استھِرُ سنّدھِیا کرے وِیچارُ --	----	ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥
نانک سنّدھِیا کرےَ منمُکھی جیءُ ن ٹِکےَ مرِ جنّمےَ ہوءِ کھُیارُ[1] --1-- | [1]خُیارُ-	----	ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥
م: 3 --	----	ਮਃ ੩ ॥
پّرِءُ پّرِءُ کرتی سبھُ جگُ پھِری میری پِیاس ن جاءِ --	----	ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥
نانک ستِگُرِ ملِۓَ میری پِیاس گئی پِرُ پائِیا گھرِ آءِ --2--	----	ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥
پئُڑی --	----	ਪਉੜੀ ॥

آپے تنّتُ پرم تنّتُ سبھُ آپے آپے ٹھاکُرُ داسُ بھِئیا ۔۔	----	ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥
آپے دس اٹھ ورن اُپائِئنُ آپ برّہمُ آپ راجُ لِئیا ۔۔	----	ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥
آپے مارے آپے چھوڑَے آپے بکھسے[1] کرے دِئیا ۔۔ | [1] بخشے۔	----	ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥
آپ ابھُلُ ن بھُلےَ کب ہی سبھُ سچُ تپاوسُ سچُ تھِیا ۔۔	----	ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥
آپے جِنا بُجھائے گُرمُکھِ تِن انّدرہُ دُوجا بھرمُ گِئیا ۔۔13۔۔	----	ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥
سلوکُ م: 5 ۔۔	----	ਸਲੋਕੁ ਮਃ ੫ ॥
ہرِ نامُ ن سِمرہِ سادھسنّگِ تےَ تنِ اُڈے کھیہ ۔۔	----	ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥
جِنِ کیِتی تِسےَ ن جانْئی نانک پھِٹُ الوُنْی دیہ ۔۔1۔۔	----	ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥
م: 5 ۔۔	----	ਮਃ ੫ ॥
گھٹِ وسہِ چرنْاربِنّد رسنا جپےَ گُپال ۔۔	Page# [554]	ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥

نانکؑ سوٚ پّربھُ سِمرِیۓَ تِسُ دیہی کءُ پالِ --2--	----	ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
پئُڑی --	----	ਪਉੜੀ ॥
آپے اٹھسٹھِ تِیرتھ کرتا آپے کرے اِسنانُ --	----	ਆਪੇ ਅਠਸਠਿ ਤੀਰਥ ਕਰਤਾ ਆਪੇ ਕਰੇ ਇਸਨਾਨੁ ॥
آپے سنّجمِ ورتےَ سّوامی آپِ جپائِۓ نامُ --	----	ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥
آپِ دئِیالُ ہوءِ بھءُ کھنّڈنُ آپِ کرےَ سبھُ دانُ --	----	ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥
جِس نوٚ گُرمُکھِ آپِ بُجھاۓ سوٚ سد ہی درگہِ پاۓ مانُ --	----	ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥
جِس دی پَیج رکھےَ ہرِ سُیامی سوٚ سچا ہرِ جانُ --14--	----	ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥
سلوٚکُ م: 3 --	----	ਸਲੋਕੁ ਮਃ ੩ ॥
نانکؑ بِنُ ستِگُر بھیٹے جگُ انّدھُ ہےَ انّدھے کرم کماءِ --	----	ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥
سبدےَ سِءُ چِتُ ن لاوئی جِتُ سُکھُ وسےَ منِ آءِ --	----	ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

تامسِ لگا سدا پھِرے اہِنسِ جلتُ بِہاءِ --	----	ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥
جو تِسُ بھاوے سو تھِیئے کہِنا کِچھُو ن جاءِ --1--	----	ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥
م: 3 --	----	ਮਃ ੩ ॥
ستِگُرو پھُرمائِیا[1] کاری ایہ کریہُ -- | [1]فُرمائِیا-	----	ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥
گُرو دُیارے ہوءِ کے ساہِبُ[1] سنّمالیہُ -- | [1]صاحِبُ-	----	ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
ساہِبُ[1] سدا ہجُورِ[2] ہے بھرمے کے چھُڑُ کٹِ کے انّترِ جوتِ دھریہُ -- | [1]صاحِبُ- [2]حضُورِ-	----	ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥
ہرِ کا نامُ انّمرِتُ ہے دارُو ایہُ لائِیہُ --	----	ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
ستِگُر کا بھاݨا چِتِ رکھہُ سنّجمُ سچا نیہُ --	----	ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥
نانک اَیتھے سُکھے اندرِ رکھسی اگے ہرِ سِءُ کیل کریہُ --2--	----	ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥
پئُڑی --	----	ਪਉੜੀ ॥

آپے بھار اٹھارہ بنؔسپتِ آپے ہی پھل لاۓ ۔۔	----	ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥
آپے مالی آپِ سبھُ سنّجۓَ آپے ہی مُہِ پاۓ ۔۔	----	ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥
آپے کرتا آپے بھُگتا آپے دےءِ دِواۓ ۔۔	----	ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥
آپے ساہِبُ[1] آپے ہےَ راکھا آپے رہِیا سماۓ ۔۔ | [1]صاحِبُ۔	----	ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥
جنُ نانک وڈِیائی آکھےَ ہرِ کرتے کی جِس نو تِلُ ن تماۓ[1] ۔۔15۔۔ | [1]طماعی۔	----	ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥
سلوک م: 3 ۔۔	----	ਸਲੋਕ ਮਃ ੩ ॥
مانڑسُ بھرِیا آنڑیا مانڑسُ بھرِیا آءِ ۔۔	----	ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
جِتُ پیتےَ متِ دُورِ ہوءِ برلُ پوےَ وِچِ آءِ ۔۔	----	ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
آپنڑا پرائِیا ن پچھانڑئی کھسمہُ[1] دھکے کھاءِ ۔۔ | [1]خصمہُ۔	----	ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
جِتُ پیتےَ کھسمُ[1] وِسرے درگہ ملےَ سجاءِ[2] ۔۔ | [1]خصمُ۔ [2]سزاءِ۔	----	ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

جھُوٹھا مدُ مُولِ ن پِیچئی جے کا پارِ وساءِ --	----	ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
نانکؑ ندری سچُ مدُ پائیۓَ ستِگرُ ملےَ جِسُ آءِ --	----	ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
سدا ساہِب[1] کےَ رنّگِ رہےَ مہلی[2] پاوےَ تھاءُ --1--	----	ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
م: 3 --	----	ਮਃ ੩ ॥
اِہُ جگتُ جِیوتُ مرےَ جا اِس نو سوجھی ہوءِ --	----	ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
جاتِنّہِ سوالیا تاں سوِ رہِیا جگاۓ تاں سُدھِ ہوءِ --	----	ਜਾ ਤਿਨਿ੍ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥
نانکؑ ندرِ کرے جے آپݨی ستِگرُ میلےَ سوءِ --	----	ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
گُر پّرسادِ جِیوتُ مرےَ تا پھِرِ مرݨُ ن ہوءِ --2--	----	ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥
پئُڑی --	----	ਪਉੜੀ ॥
جِس دا کیِتا سبھُ کِچھُ ہووےَ تِس نو پرواہ ناہی کِسےَ کیری --	----	ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥

[1] صاحِب-
[2] محلی-

ہرِ جیءُ تیرا دِتا سبھُ کو کھاوے سبھ مُہتاجی[1] کڈھے تیری ـ ـ | [1]مُحتاجی۔	----	ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥
جِ تُدھ نو سالاہے[1] سُ سبھُ کِچھُ پاوے جِس نو کِرپا نِرنّجن کیری ـ ـ | [1]سالاحے۔	----	ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥
سوئی ساہُ سچا ونّجارا جِنِ وکھرُ لدِیا ہرِ نامُ دھنُ تیری ـ ـ	Page# [555]	ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥
سبھِ تسے نو سالاہِہُ[1] سنّتہُ جِنِ دُوجے بھاو کی مارِ وِڈاری ڈھیری ـ ـ16ـ ـ | [1]سالاحِہُ۔	----	ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
سلوک ـ ـ	----	ਸਲੋਕ ॥
کبِیرا مرتا مرتا جگُ مُیا مرِ بھِ ن جانے کوءِ ـ ـ	----	ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
اَیسی مرنی جو مرے بہُرِ ن مرنا ہوءِ ـ ـ1ـ ـ	----	ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
م: 3 ـ ـ	----	ਮਃ ੩ ॥
کِیا جانٹا کِو مرگے کَیسا مرنٹا ہوءِ ـ ـ	----	ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
جے کرِ ساہِبُ[1] منہُ ن وِیسرے تا سہِلا مرنٹا ہوءِ ـ ـ | [1]صاحِبُ۔	----	ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥

مرنئے تے جگتُ ڈرے جیوِیا لوڑے سبھُ کوءِ --	----	ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥
گر پرسادی جیوتُ مرے حکمے[1] بُوجھے سوءِ -- | حُکمے	----	ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥
نانک اَیسی مرنی جو مرے تا سد جِیونُ ہوءِ --2--	----	ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥
پئُڑی --	----	ਪਉੜੀ ॥
جا آپِ کرِپالُ ہووے ہرِ سُیامی تا آپݨاں ناءُ ہرِ آپِ جپاوے --	----	ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥
آپے ستِگُرُ میلِ سُکھُ دیوے آپݨاں سیوکُ آپِ ہرِ بھاوے --	----	ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥
آپݨِیا سیوکا کی آپِ پَیج رکھے آپݨِیا بھگتا کی پَیری پاوے --	----	ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥
دھرم راءِ ہے ہرِ کا کِیا ہرِ جن سیوک نیڑِ ن آوے --	----	ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
جو ہرِ کا پیارا سو سبھنا کا پیارا ہور کیتی جھکھِ جھکھِ آوے جاوے --17--	----	ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
سلوک م: 3 --	----	ਸਲੋਕ ਮਃ ੩ ॥

رامُ رامُ کرتا سبھُ جگُ پھِرے
رامُ ن پائِیا جاءِ --
---- ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ
ਰਾਮੁ ਨ ਪਾਇਆ ਜਾਇ ॥

اگمُ اگوچرُ اتِ وڈّا
اتُلُ ن تُلِیا جاءِ --
---- ਅਗਮੁ ਅਗੋਚਰੁ ਅਤਿ ਵਡਾ
ਅਤੁਲੁ ਨ ਤੁਲਿਆ ਜਾਇ ॥

کِیمتِ[1] کِنے ن پائِییا
کِتے ن لِئِیا جاءِ -- | [1]قیمتِ-
---- ਕੀਮਤਿ ਕਿਨੈ ਨ ਪਾਈਆ
ਕਿਤੈ ਨ ਲਇਆ ਜਾਇ ॥

گُر کے سبدِ بھیدِیا
اِن بِدھِ وسِیا منِ آءِ --
---- ਗੁਰ ਕੈ ਸਬਦਿ ਭੇਦਿਆ
ਇਨ ਬਿਧਿ ਵਸਿਆ ਮਨਿ ਆਇ ॥

نانک آپِ امےءُ ہے
گُر کِرپا تے رہِیا سماءِ --
---- ਨਾਨਕ ਆਪਿ ਅਮੇਉ ਹੈ
ਗੁਰ ਕਿਰਪਾ ਤੇ ਰਹਿਆ ਸਮਾਇ ॥

آپے مِلِیا مِلِ رہِیا
آپے مِلِیا آءِ --1--
---- ਆਪੇ ਮਿਲਿਆ ਮਿਲਿ ਰਹਿਆ
ਆਪੇ ਮਿਲਿਆ ਆਇ ॥੧॥

م: 3 --
---- ਮਃ ੩ ॥

اے من اِہُ دھنُ نامُ ہے
جِتُ سدا سدا سُکھُ ہوءِ --
---- ਏ ਮਨ ਇਹੁ ਧਨੁ ਨਾਮੁ ਹੈ
ਜਿਤੁ ਸਦਾ ਸਦਾ ਸੁਖੁ ਹੋਇ ॥

توٹا مُولِ ن آوئی
لاہا سد ہی ہوءِ --
---- ਤੋਟਾ ਮੂਲਿ ਨ ਆਵਈ
ਲਾਹਾ ਸਦ ਹੀ ਹੋਇ ॥

کھادھے کھرچِے[1] توٹِ ن آوئی
سدا سدا اوہُ دےءِ -- | [1]خرچِۓ-
---- ਖਾਧੈ ਖਰਚਿਐ ਤੋਟਿ ਨ ਆਵਈ
ਸਦਾ ਸਦਾ ਓਹੁ ਦੇਇ ॥

سہسا مُولِ ن ہووئی ہانٹت کدے ن ہوءِ --	----	ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥
نانک گُرمُکھِ پائیئے جا کءُ ندرِ کرےءِ --2--	----	ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥
پئُڑی --	----	ਪਉੜੀ ॥
آپے سبھ گھٹ اندرے آپے ہی باہرِ --	----	ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥
آپے گُپتُ ورتدا آپے ہی جاہرِ[1] -- | [1]ظاہرِ-	----	ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥
جُگ چھتیہ گُبارُ[1] کرِ ورتیا سُنّاہرِ -- | [1]غُبارُ-	----	ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥
اوتھےَ وید پُران ن ساستا آپے ہرِ نرہرِ --	----	ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥
بیَٹھا تاڑی لاءِ آپ سبھ دُوہی باہرِ --	----	ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥
آپݨی مِتِ آپ جاݨدا آپے ہی گُہرُ --18--	----	ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥
سلوک م: 3 --	----	ਸਲੋਕ ਮਃ ੩ ॥

ہئُمَے وِچِ جگتُ مُیا
مردو مردا جاءِ --

ਹਉਮੈ ਵਿਚਿ ਜਗਤੁ ਮੁਆ
ਮਰਦੋ ਮਰਦਾ ਜਾਇ ॥

جِچرُ وِچِ دنّمُ ہےَ تِچرُ ن چیتئی
کِ کریگُ اگےَ جاءِ --

ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ
ਕਿ ਕਰੇਗੁ ਅਗੈ ਜਾਇ ॥

گِیانی ہوءِ سُ چیتنّنُ ہوءِ
اگِیانی انّدھُ کماءِ --

Page#
[556]

ਗਿਆਨੀ ਹੋਇ ਸੁ ਚੇਤੰਨੁ ਹੋਇ
ਅਗਿਆਨੀ ਅੰਧੁ ਕਮਾਇ ॥

نانک اتھےَ کماوےَ سو ملےَ
اگےَ پاۓ جاءِ --1--

ਨਾਨਕ ਏਥੈ ਕਮਾਵੈ ਸੋ ਮਿਲੈ
ਅਗੈ ਪਾਏ ਜਾਇ ॥੧॥

م: 3 --

ਮਃ ੩ ॥

دھُرِ کھسمےَ[1] کا ہُکمُ[2] پئِیا
وِنُ ستِگر چیتِیا ن جاءِ -- | [1]خصمےَ۔ [2]حُکمُ۔

ਧੁਰਿ ਖਸਮੈ ਕਾ ਹੁਕਮੁ ਪਇਆ
ਵਿਣੁ ਸਤਿਗੁਰ ਚੇਤਿਆ ਨ ਜਾਇ ॥

ستِگُرِ ملِۓَ انّترِ روِ رہِیا
سدا رہِیا لِو لاءِ --

ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ
ਸਦਾ ਰਹਿਆ ਲਿਵ ਲਾਇ ॥

دمِ دمِ سدا سمالدا
دنّمُ ن بِرتھا جاءِ --

ਦਮਿ ਦਮਿ ਸਦਾ ਸਮਾਲਦਾ
ਦੰਮੁ ਨ ਬਿਰਥਾ ਜਾਇ ॥

جنم مرن کا بھءُ گِئیا
جِیون پدوی پاءِ --

ਜਨਮ ਮਰਨ ਕਾ ਭਉ ਗਇਆ
ਜੀਵਨ ਪਦਵੀ ਪਾਇ ॥

نانک اِہُ مرتبا تِس نو دےءِ
جِس نو کِرپا کرے رجاءِ[1] --2-- |

ਨਾਨਕ ਇਹੁ ਮਰਤਬਾ ਤਿਸ ਨੋ ਦੇਇ
ਜਿਸ ਨੋ ਕਿਰਪਾ ਕਰੇ ਰਜਾਇ ॥੨॥

[1]رضاءِ۔

پئُڑی ـــ	----	ਪਉੜੀ ॥
آپے داناں بِینِیا آپے پردھاناں ـــ	----	ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥
آپے رُوپ دِکھالدا آپے لاءِ دھِیاناں ـــ	----	ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥
آپے مونی ورتدا آپے کتھے َگیاناں ـــ	----	ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥
کئُڑا کسے َن لگئی سبھنا ہی بھانا ـــ	----	ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥
اُستتِ برنِ ن سکیۓَ سد سد کُربانا[1] ـــ19ـــ | [1]قُربانا۔	----	ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
سلوک م: 1 ـــ	----	ਸਲੋਕ ਮਃ ੧ ॥
کلی انّدرِ نانکا جِنّاں دا اُتارُ ـــ	----	ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
پُتُ جِنُورا دھیء جِنّنُوری جورُو جِنّنا دا سِکدارُ ـــ1ـــ	----	ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
م: 1 ـــ	----	ਮਃ ੧ ॥
ہِنّدُو مُولے بھُولے اکھُٹی جانْہی ـــ	----	ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
نارِدِ کہِیا سِ پُوج کرانْہی ـــ	----	ਨਾਰਦਿ ਕਹਿਆ ਸਿ ਪੂਜ ਕਰਾਂਹੀ ॥

انّدھے گُنّگے انّدھ انّدھارُ ـــ	----	ਅੰਧੇ ਗੁੰਗੇ ਅੰਧ ਅੰਧਾਰੁ ॥
پاتھرُ لے پُوجہِ مُگدھ گوار ـــ	----	ਪਾਥਰੁ ਲੇ ਪੂਜਹਿ ਮੁਗਧ ਗਵਾਰ ॥
اوہِ جا آپِ ڈُبے تُم کہا ترنْہارُ ـــ2ـــ	----	ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥
پئُڑی ـــ	----	ਪਉੜੀ ॥
سبھُ کِہُ تیرےَ وسِ ہےَ تُو سچا ساہُ ـــ	----	ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥
بھگت رتے رنّگِ ایک کےَ پُورا ویساہُ ـــ	----	ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥
انّمرِتُ بھوجنُ نامُ ہرِ رجِ رجِ جن کھاہُ ـــ	----	ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥
سبھِ پدارتھ پائیئنِ سِمرنُٹ سچُ لاہُ ـــ	----	ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥
سنّت پِیارے پاربرّہم نانک ہرِ اگم اگاہُ ـــ20ـــ	----	ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥
سلوک م: 3 ـــ	----	ਸਲੋਕ ਮਃ ੩ ॥
سبھُ کِچھُ ہُکمے[1] آودا سبھُ کِچھُ ہُکمے[2] جاءِ ـــ | [1]حُکمے۔ [2]حُکمے۔	----	ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥

جے کو مُورکھُ آپہُ جاݨٔے
انّدھا انّدھُ کماءِ ۔۔

ਜੇ ਕੋ ਮੂਰਖੁ ਆਪਹੁ ਜਾਣੈ
ਅੰਧਾ ਅੰਧੁ ਕਮਾਇ ॥

نانک ہُکمُ[1] کو گُرمُکھِ بُجھےَ
جِس نو کِرپا کرے رجاءِ[2] ۔۔1۔۔ | [1]حُکمُ۔
[2]رضاءِ۔

ਨਾਨਕ ਹੁਕਮੁ ਕੋ ਗੁਰਮੁਖਿ ਬੁਝੈ
ਜਿਸ ਨੋ ਕਿਰਪਾ ਕਰੇ ਰਜਾਇ ॥੧॥

م: 3 ۔۔

ਮਃ ੩ ॥

سو جوگی جُگتِ سو پاۓ
جِس نو گُرمُکھِ نامُ پراپتِ ہوءِ ۔۔

ਸੋ ਜੋਗੀ ਜੁਗਤਿ ਸੋ ਪਾਏ
ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥

تِسُ جوگی کی نگری سبھُ کو وسےَ
بھیکھی جوگُ ن ہوءِ ۔۔

ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ
ਭੇਖੀ ਜੋਗੁ ਨ ਹੋਇ ॥

نانک اَیسا وِرلا کو جوگی
جِسُ گھٹِ پرگٹُ ہوءِ ۔۔2۔۔

ਨਾਨਕ ਐਸਾ ਵਿਰਲਾ ਕੋ ਜੋਗੀ
ਜਿਸੁ ਘਟਿ ਪਰਗਟੁ ਹੋਇ ॥੨॥

پئُڑی ۔۔

ਪਉੜੀ ॥

آپے جنّت اُپائِئنُ
آپے آدھارُ ۔۔

ਆਪੇ ਜੰਤ ਉਪਾਇਅਨੁ
ਆਪੇ ਆਧਾਰੁ ॥

آپے سُوکھمُ بھالیۓَ
آپے پاسارُ ۔۔

ਆਪੇ ਸੂਖਮੁ ਭਾਲੀਐ
ਆਪੇ ਪਾਸਾਰੁ ॥

آپِ اِکاتی ہوءِ رہےَ
آپے وڈ پروارُ ۔۔

ਆਪਿ ਇਕਾਤੀ ਹੋਇ ਰਹੈ
ਆਪੇ ਵਡ ਪਰਵਾਰੁ ॥

نانکُ منّگے دانُ ہرِ سنّتا رینارُ --	----	ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥
ہورُ داتارُ ن سُجھئی تُو دیوݨہارُ --21--1-- سُدھ --	----	ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥
ੴ ستِنامُ کرتا پُرکھُ نِربھءُ نِرویرُ اکال مُورتِ اجُونی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگ وڈہنّس مہلا[1] 1 گھرُ 1 -- | محلا[1]-	Page# [557]	ਰਾਗੁ ਵਡਹੰਸੁ ਮਹਲਾ ੧ ਘਰੁ ੧ ॥
املی املُ ن انبّڑے مچھی نیرُ ن ہوءِ --	----	ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥
جو رتے سہِ آپنئے تِن بھاوے سبھُ کوءِ --1--	----	ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥
ہءُ واری ونّجا کھنّنیئے ونّجا تءُ ساہِب[1] کے ناوے --1-- رہاءُ -- | صاحِب[1]-	----	ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥
ساہِب[1] سپھلِئو رُکھڑا انّمرِتُ جا کا ناءُ -- | صاحِب[1]-	----	ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥
جِن پییا تے ترِپت بھئے ہءُ تِن بلِہارے جاءُ --2--	----	ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥

مےَ کی ندرِ ن آوہی
وسہِ ہبھِیا نالِ ــ

ਮੈ ਕੀ ਨਦਰਿ ਨ ਆਵਹੀ
ਵਸਹਿ ਹਭੀਆ ਨਾਲਿ ॥

تِکھا تِہائِیا کِۓُ لہےَ
جا سر بھِیترِ پالِ ــ3ــ

ਤਿਖਾ ਤਿਹਾਇਆ ਕਿਉ ਲਹੈ
ਜਾ ਸਰ ਭੀਤਰਿ ਪਾਲਿ ॥੩॥

نانکُ تیرا باݨِیا
تُو ساہِبُ[1] مےَ راسِ ــ | [1]صاحِبُ۔

ਨਾਨਕੁ ਤੇਰਾ ਬਾਣੀਆ
ਤੂ ਸਾਹਿਬੁ ਮੈ ਰਾਸਿ ॥

من تے دھوکھا تا لہےَ
جا سِپھتِ[1] کری اردااِس[2] ــ4ــ1ــ |
[1]صِفتِ۔ [2]عرداِس۔

ਮਨ ਤੇ ਧੋਖਾ ਤਾ ਲਹੈ
ਜਾ ਸਿਫਤਿ ਕਰੀ ਅਰਦਾਸਿ ॥੪॥੧॥

وڈہنّسُ مہلا[1] 1 ــ | [1]محلا۔

ਵਡਹੰਸੁ ਮਹਲਾ ੧ ॥

گُݨونّتی سہُ راوِیا
نِرگُݨِ کوُکے کاءِ ــ

ਗੁਣਵੰਤੀ ਸਹੁ ਰਾਵਿਆ
ਨਿਰਗੁਣਿ ਕੂਕੇ ਕਾਇ ॥

جے گُݨونّتی تھی رہےَ
تا بھی سہُ راوݨ جاءِ ــ1ــ

ਜੇ ਗੁਣਵੰਤੀ ਥੀ ਰਹੈ
ਤਾ ਭੀ ਸਹੁ ਰਾਵਣ ਜਾਇ ॥੧॥

میرا کنّتُ رِیسالوُ
کی دھن اورا راوے جی ــ1ــ رہاءُ
ــ

ਮੇਰਾ ਕੰਤੁ ਰੀਸਾਲੂ
ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥

کرݨی کامݨ جے تھیۓَ
جے منُ دھاگا ہوءِ ــ

ਕਰਣੀ ਕਾਮਣ ਜੇ ਥੀਐ
ਜੇ ਮਨੁ ਧਾਗਾ ਹੋਇ ॥

ماݨکُ مُلِ ن پائیٔےَ لیجےَ چِتِ پروءِ --2--	----	ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥
راہُ دسائی ن جُلاں آکھاں انّمڑِییاسُ --	----	ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥
تےَ سہ نالِ اکُوݨا کِءُ تھِیوےَ گھر واسُ --3--	----	ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥
نانک ایکی باہرا دُوجا ناہی کوءِ --	----	ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥
تےَ سہ لگی جے رہےَ بھی سہُ راوےَ سوءِ --4--2--	----	ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥
وڈہنّسُ مہلا[1] 1 گھرُ 2 -- | [1]محلا-	----	ਵਡਹੰਸੁ ਮਹਲਾ ੧ ਘਰੁ ੨ ॥
موری رُݨ جھُݨ لائِیا بھَیݨے ساوݨُ آئِیا --	----	ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
تیرے مُنّدھ کٹارے جیوڈا تِنِ لوبھی لوبھ لُبھائِیا --	----	ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥
تیرے درسن وِٹہُ کھنّنیٔےَ ونّجا تیرے نام وِٹہُ کُربانڑو[1] -- | [1]قُربانڑو-	----	ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥
جا تُو تا مےَ ماݨُ کِیا ہےَ تُدھُ بِنُ کیہا میرا ماݨو --	----	ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥

چُوڑا بھنّنُ پلنّگھ سِء مُنّدھے سنُّ باہی سنُّ باہا --	----	ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
اتے ویس کریدِیۓ مُنّدھے سہُ راتو اوراہا --	----	ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥
نا مِنیارُ ن چُوڑِییا نا سے ونّگُڑِییاہا --	----	ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥
جو سہ کنّٹھِ ن لِگییا جلنُ سے باہڑِییاہا --	Page# [558]	ਜੋ ਸਹ ਕੰਠਿ ਨ ਲਗੀਆ ਜਲਨੁ ਸੇ ਬਾਹੜੀਆਹਾ ॥
سبھِ سہِییا سہُ راونِٹ گئِییا ہءُ دادھی کےَ دِر جاوا --	----	ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
انّمالی ہءُ کھری سُچجی تےَ سہ ایکِ ن بھاوا --	----	ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥
ماٹھِ گُنّدائِیں پٹِییا بھرِیۓَ ماگ سنّدھُورے --	----	ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥
اگےَ گئی ن منّنِییا مرءُ وِسُورِ وِسُورے --	----	ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
مےَ رووںّدی سبھُ جگُ رُنا رُنّنڑے ونہُ پنّکھیرُو --	----	ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥

اِکُ ن رُنا میرے تن کا بِرہا جِنِ ہءُ پِرہُ وِچھوڑی --	----	ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥
سُپنےَ آئِیا بھی گئِیا مےَ جلُ بھرِیا روءِ --	----	ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥
آءِ ن سکا تُجھ کنِ پِیارے بھیجِ ن سکا کوءِ --	----	ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥
آءُ سبھاگی نِیدڑِیئے مٹُ سہُ دیکھا سوءِ --	----	ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥
تےَ ساہِب[1] کی بات جِ آکھےَ کہُ نانک کِیا دِجےَ -- | [1]صاحِب-	----	ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥
سِیسُ وڈھے کرِ بَیسنڑُ دِجےَ وِنڑُ سِر سیو کرِجےَ --	----	ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥
کِءُ ن مرِجےَ جِیئڑا ن دِجےَ جا سہُ بھئِیا وِڈانا --1--3--	----	ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥
وڈہنّسُ مہلا[1] 3 گھرُ 1 | [1]محلا-	----	ਵਡਹੰਸੁ ਮਹਲਾ ੩ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
منِ مَیلےَ سبھُ کِچھُ مَیلا تنِ دھوتےَ منُ ہچھا ن ہوءِ --	----	ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥

اِہُ جگتُ بھرمِ بھُلائِیا وِرلا بُوجھےَ کوءِ --1--	----	ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥
جپِ من میرے تُو ایکو نامُ --	----	ਜਪਿ ਮਨ ਮੇਰੇ ਤੂ ਏਕੋ ਨਾਮੁ ॥
سِتگُر دِییا موکءُ ایہُ نِدھانُ --1-- رہاءُ --	----	ਸਤਿਗੁਰ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥
سِدھا کے آسݨ جے سِکھےَ اِنّدری وسِ کرِ کماءِ --	----	ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥
من کی مَیلُ ن اُترےَ ہئُمےَ مَیلُ ن جاءِ --2--	----	ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥
اِسُ من کءُ ہورُ سنّجمُ کو ناہی وِݨُ سِتگُر کی سرݨاءِ --	----	ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥
ستگُرِ ملِۓَ اُلٹی بھئی کہݨا کِچھُو ن جاءِ --3--	----	ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥
بھݨتِ نانکُ سِتگُر کءُ مِلدو مرےَ گُر کےَ سبدِ پھِرِ جیوےَ کوءِ --	----	ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥
ممتا کی ملُ اُترےَ اِہُ منُ ہچھا ہوءِ --4--1--	----	ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥
وڈہنّسُ مہلا[1] 3 -- | محلا[1]	----	ਵਡਹੰਸੁ ਮਹਲਾ ੩ ॥

ندری ستگُرُ سیوِیۓَ ندری سیوا ہوۓ --	----	ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥
ندری اِہُ منُ وسِ آوۓَ ندری منُ نِرملُ ہوۓِ --1--	----	ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥
میرے من چیتِ سچا سوۓِ --	----	ਮੇਰੇ ਮਨ ਚੇਤਿ ਸਚਾ ਸੋਇ ॥
ایکو چیتہِ تا سُکھُ پاوہِ پھِرِ دُوکھُ ن مُولے ہوۓِ --1-- رہاءُ --	----	ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ ॥੧॥ ਰਹਾਉ ॥
ندری مرِ کےَ جِیوِیۓَ ندری سبدُ وسےَ منِ آۓِ --	----	ਨਦਰੀ ਮਰਿ ਕੈ ਜੀਵੀਐ ਨਦਰੀ ਸਬਦੁ ਵਸੈ ਮਨਿ ਆਇ ॥
ندری ہُکمُ[1] بُجھیۓَ ہُکمے[2] رہےَ سماۓِ --2-- | [1]حُکمُ- [2]حُکمے-	----	ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ ॥੨॥
جِنِ جِہوا ہرِ رسُ ن چکھِئو سا جِہوا جلِ جاءُ --	----	ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥
ان رس سادے لگِ رہی دُکھُ پاِئیا دُوجےَ بھاۓِ --3--	----	ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥੩॥
سبھنا ندرِ ایک ہےَ آپے پھرکُ کرےۓِ --	----	ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ ॥
نانک ستگُرِ ملِۓَ پھلُ پاِئیا نامُ وڈائی دےۓِ --4--2--	----	ਨਾਨਕ ਸਤਗੁਰਿ ਮਿਲਿਐ ਫਲੁ ਪਾਇਆ ਨਾਮੁ ਵਡਾਈ ਦੇਇ ॥੪॥੨॥

وڈہنّس مہلا[1] 3 ــ ــ | [1]محلا۔	----	ਵਡਹੰਸੁ ਮਹਲਾ ੩ ॥
مائِیا موہُ گُبارُ[1] ہےَ	Page#	ਮਾਇਆ ਮੋਹੁ ਗੁਬਾਰੁ ਹੈ
گُر بِنُ گِیانُ ن ہوئی ــ ــ | [1]غُبارُ۔	[559]	ਗੁਰ ਬਿਨੁ ਗਿਆਨੁ ਨ ਹੋਈ ॥
سبدِ لگے تِن بُجھیا	----	ਸਬਦਿ ਲਗੇ ਤਿਨ ਬੁਝਿਆ
دُوجےَ پرج وِگوئی ــ ــ1ــ ــ		ਦੂਜੈ ਪਰਜ ਵਿਗੋਈ ॥੧॥
من میرے گُرمتِ کرنْی سارُ ــ ــ	----	ਮਨ ਮੇਰੇ ਗੁਰਮਤਿ ਕਰਣੀ ਸਾਰੁ ॥
سدا سدا ہرِ پّربھُ روہِ	----	ਸਦਾ ਸਦਾ ਹਰਿ ਪ੍ਰਭੁ ਰਵਹਿ
تا پاوہِ موکھ دُیارُ ــ ــ1ــ ــ رہاﺀُ ــ ــ		ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥
گُنْا کا نِدھانُ ایکُ ہےَ	----	ਗੁਣਾ ਕਾ ਨਿਧਾਨੁ ਏਕੁ ਹੈ
آپے دےﺀِ تا کو پاۓ ــ ــ		ਆਪੇ ਦੇਇ ਤਾ ਕੋ ਪਾਏ ॥
بِنُ ناوےَ سبھ وِچھُڑی	----	ਬਿਨੁ ਨਾਵੈ ਸਭ ਵਿਛੁੜੀ
گُر کےَ سبدِ مِلاۓ ــ ــ2ــ ــ		ਗੁਰ ਕੈ ਸਬਦਿ ਮਿਲਾਏ ॥੨॥
میری میری کردے گھٹِ گۓ	----	ਮੇਰੀ ਮੇਰੀ ਕਰਦੇ ਘਟਿ ਗਏ
تِنا ہتھِ کِہُ ن آئِیا ــ ــ		ਤਿਨਾ ਹਥਿ ਕਿਹੁ ਨ ਆਇਆ ॥
ستگُرِ مِلۓَ سچِ ملے	----	ਸਤਗੁਰਿ ਮਿਲਿਐ ਸਚਿ ਮਿਲੇ
سچِ نامِ سمائِیا ــ ــ3ــ ــ		ਸਚਿ ਨਾਮਿ ਸਮਾਇਆ ॥੩॥
آسا منسا ایہُ سرِیرُ ہےَ	----	ਆਸਾ ਮਨਸਾ ਏਹੁ ਸਰੀਰੁ ਹੈ
انّترِ جوتِ جگاۓ ــ ــ		ਅੰਤਰਿ ਜੋਤਿ ਜਗਾਏ ॥

نانک منمُکھِ بنّدھُ ہےَ گُرمُکھِ مُکتِ کراۓ ۔۔4۔۔3۔۔	----	ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥
وڈہنّسُ مہلا[1] 3 ۔۔ | [1]محلا۔	----	ਵਡਹੰਸੁ ਮਹਲਾ ੩ ॥
سوہاگنٹی سدا مُکھُ اُجلا گُر کےَ سہجِ سُبھاءِ ۔۔	----	ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥
سدا پِرُ راوہِ آپنٹا وِچہُ آپُ گواءِ ۔۔1۔۔	----	ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥
میرے من تُو ہرِ ہرِ نامُ دھِیاءِ ۔۔	----	ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥
ستگُرِ مو کءُ ہرِ دِییا بُجھاءِ ۔۔1۔۔ رہاءُ ۔۔	----	ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥
دوہاگنٹی کھرِییا بِللادِییا تِنا مہلُ[1] ن پاءِ ۔۔ | [1]محلُ۔	----	ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥
دُوجےَ بھاءِ کرُوپی دُوکھُ پاوہِ آگےَ جاءِ ۔۔2۔۔	----	ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥
گُنٹونّتی نِت گُنٹ روےَ ہِردےَ نامُ وساءِ ۔۔	----	ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥
اُگنٹونّتی کامنٹی دُکھُ لاگےَ بِللاءِ ۔۔3۔۔	----	ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥

سبھنا کا بھتارُ ایکُ ہےَ سُیامی کہنٹا کِچھُو ن جاءِ ـ ـ	----	ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥
نانکُ آپے ویکُ کِیتِئنُ نامے لِئِنُ لاءِ ـ ـ4ـ ـ4ـ ـ	----	ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥
وڈہنّسُ مہلا[1] 3 ـ ـ | محلا[1] ـ	----	ਵਡਹੰਸੁ ਮਹਲਾ ੩ ॥
انّمرِت نامُ سد میِٹھا لاگا گُر سبدی سادُ آئِیا ـ ـ	----	ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥
سچی باڑنی سہجِ سماڑنی ہرِ جیءُ منِ وسائِیا ـ ـ1ـ ـ	----	ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥
ہرِ کرِ کِرپا ستگُرُو مِلائِیا ـ ـ	----	ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥
پُورےَ ستگُرِ ہرِ نامُ دھِیائِیا ـ ـ1ـ ـ رہاءُ ـ ـ	----	ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥
برّہمےَ بید باڑنی پرگاسی مائِیا موہ پسارا ـ ـ	----	ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥
مہادےءُ گِیانی ورتےَ گھرِ آپنڑےَ تامسُ بہُتُ اہنّکارا ـ ـ2ـ ـ	----	ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥
کِسنُ سدا اوتاری رُودھا کِتُ لگِ ترےَ سنّسارا ـ ـ	----	ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥

گُرمُکھِ گِیانِ رتے جُگ انّترِ چُوکےَ موہ گُبارا[1] ـــ3ـــ | [1]غُبارا۔	----	ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥
ستگُر سیوا تے نِستارا گُرمُکھِ ترےَ سنّسارا ـــ	----	ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥
ساچےَ ناءِ رتے بیَراگی پائِن موکھ دُیارا ـــ4ـــ	----	ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥
ایکو سچُ ورتےَ سبھ انّترِ سبھنا کرے پرّتِپالا ـــ	----	ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥
نانک اِکسُ بِنُ مےَ اورُ ن جانٹا سبھنا دِیوانُ دئِیالا ـــ5ـــ5ـــ	----	ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥
وڈہنّسُ مہلا[1] 3 ـــ | [1]محلا۔	----	ਵਡਹੰਸੁ ਮਹਲਾ ੩ ॥
گُرمُکھِ سچُ سنّجمُ تتُ گِیانُ ـــ	----	ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥
گُرمُکھِ ساچے لگےَ دھِیانُ ـــ1ـــ	----	ਗੁਰਮੁਖਿ ਸਾਚੇ ਲਗੈ ਧਿਆਨੁ ॥੧॥
گُرمُکھِ من میرے نامُ سمالِ ـــ	----	ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥
سدا نِبہےَ چلےَ تیرےَ نالِ ـــ رہاءُ ـــ	Page# [560]	ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥
گُرمُکھِ جاتِ[1] پتِ سچُ سوءِ ـــ | [1]ذاتِ۔	----	ਗੁਰਮੁਖਿ ਜਾਤਿ ਪਤਿ ਸਚੁ ਸੋਇ ॥
گُرمُکھِ انّترِ سکھائی پرّبھُ ہوءِ ـــ2ـــ	----	ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥
گُرمُکھِ جِس نو آپِ کرے سو ہوءِ ـــ	----	ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥
گُرمُکھِ آپِ وڈائی دیوےَ سوءِ ـــ3ـــ	----	ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥

گُرمُکھِ سبدُ سچ کرنٔی سارُ --	----	ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥
گُرمُکھِ نانک پروارے سادھارُ --4--6--	----	ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥
وڈہنّس مہلا[1] 3 -- | محلا[1]-	----	ਵਡਹੰਸੁ ਮਹਲਾ ੩ ॥
رسنا ہرِ سادِ لگی سہجِ سُبھاءِ --	----	ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥
منُ ترِّپتِیا ہرِ نامُ دھِیاءِ --1--	----	ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥
سدا سُکھُ ساچےَ سبدِ وِیچاری --	----	ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥
آپنٔے ستگُر وِٹہُ سدا بلِہاری --1-- رہاءُ --	----	ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥
اکھی سنّتوکھِیا ایک لِو لاءِ --	----	ਅਖੀ ਸੰਤੋਖੀਆ ਏਕ ਲਿਵ ਲਾਇ ॥
منُ سنّتوکھِیا دُوجا بھاءُ گواءِ --2--	----	ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥
دیہ سرِیرِ سُکھُ ہووےَ سبدِ ہرِ ناءِ --	----	ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥
نامُ پرملُ ہِردےَ رہِیا سماءِ --3--	----	ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥
نانک مستکِ جِسُ وڈبھاگُ --	----	ਨਾਨਕ ਮਸਤਕਿ ਜਿਸੁ ਵਡਭਾਗੁ ॥
گُر کی بانٔی سہج بیَراگُ --4--7--	----	ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥
وڈہنّس مہلا[1] 3 -- | محلا[1]-	----	ਵਡਹੰਸੁ ਮਹਲਾ ੩ ॥
پُورے گُر تے نامُ پائِیا جاءِ --	----	ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
سچےَ سبدِ سچِ سماءِ --1--	----	ਸਚੈ ਸਬਦਿ ਸਚਿ ਸਮਾਇ ॥੧॥
اے من نامُ نِدھانُ تُو پاءِ --	----	ਏ ਮਨ ਨਾਮੁ ਨਿਧਾਨੁ ਤੂ ਪਾਇ ॥

آپݨے گُر کی مَنِّ لے رجاءِ[1] --1-- رہاءُ -- | [1]رضاءِ-	----	ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥
گُر کے سبدِ وِچہُ مَیلُ گواءِ --	----	ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥
نِرمَلُ نامُ وسے مَنِ آءِ --2--	----	ਨਿਰਮਲੁ ਨਾਮੁ ਵਸੈ ਮਨਿ ਆਇ ॥੨॥
بھرمے بھُولا پھرے سنّسارُ --	----	ਭਰਮੇ ਭੂਲਾ ਫਿਰੈ ਸੰਸਾਰੁ ॥
مرِ جنمے جمُ کرے کھُیارُ[1] --3-- | [1]خُیارُ-	----	ਮਰਿ ਜਨਮੈ ਜਮੁ ਕਰੇ ਖੁਆਰੁ ॥੩॥
نانک سے وڈبھاگی جِن ہرِ نامُ دھِیائیا --	----	ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥
گُر پرسادی مَنِّ وسائیا --4--8--	----	ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥
وڈہنّسُ مہلا[1] 3 -- | [1]محلا-	----	ਵਡਹੰਸੁ ਮਹਲਾ ੩ ॥
ہئُمَے ناوے نالِ وِرودھُ ہے دُءِ ن وسہِ اِک ٹھاءِ --	----	ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ہئُمَے وِچِ سیوا ن ہووئی تا مَنُ برتھا جاءِ --1--	----	ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥
ہرِ چیتِ مَن میرے تُوں گُر کا سبدُ کماءِ --	----	ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
ہُکمُ[1] مَنّہِ تا ہرِ ملَے تا وِچہُ ہئُمَے جاءِ -- رہاءُ -- | [1]حُکمُ-	----	ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
ہئُمَے سبھُ سریرُ ہے ہئُمَے اوپتِ ہوءِ --	----	ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥

ہئُمےَ وڈا گُبارُ[1] ہےَ
ہئُمےَ وِچِ بُجھِ ن سکےَ کوءِ --2-- | [1]غُبارُ-

ਹਉਮੈ ਵਡਾ ਗੁਬਾਰੁ ਹੈ
ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥

ہئُمےَ وِچِ بھگتِ ن ہووئی
ہُکمُ[1] ن بُجھیا جاءِ -- | [1]حُکم-

ਹਉਮੈ ਵਿਚਿ ਭਗਤਿ ਨ ਹੋਵਈ
ਹੁਕਮੁ ਨ ਬੁਝਿਆ ਜਾਇ ॥

ہئُمےَ وِچِ جیءُ بنّدھُ ہےَ
نامُ ن وسےَ منِ آءِ --3--

ਹਉਮੈ ਵਿਚਿ ਜੀਉ ਬੰਧੁ ਹੈ
ਨਾਮੁ ਨ ਵਸੈ ਮਨਿ ਆਇ ॥੩॥

نانک ستگُرِ مِلِئےَ ہئُمےَ گئی
تا سچُ وسیا منِ آءِ --

ਨਾਨਕ ਸਤਗੁਰਿ ਮਿਲਿਐ ਹਉਮੈ ਗਈ
ਤਾ ਸਚੁ ਵਸਿਆ ਮਨਿ ਆਇ ॥

سچُ کماوےَ سچِ رہےَ
سچے سیوِ سماءِ --4--9--12--

ਸਚੁ ਕਮਾਵੈ ਸਚਿ ਰਹੈ
ਸਚੇ ਸੇਵਿ ਸਮਾਇ ॥੪॥੯॥੧੨॥

وڈہنّس مہلا[1] 4 گھرُ 1 | [1]محلا- ---- ਵਡਹੰਸੁ ਮਹਲਾ ੪ ਘਰੁ ੧

ੴ ستگُر پ٘رسادِ -- ---- ੴ ਸਤਿਗੁਰ ਪ੍ਰਸਾਦਿ ॥

سیج ایک ایکو پ٘ربھُ ٹھاکُرُ -- ---- ਸੇਜ ਏਕ ਏਕੋ ਪ੍ਰਭੁ ਠਾਕੁਰੁ ॥

گُرمُکھِ ہرِ راوے سُکھ ساگرُ --1-- ---- ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥

مےَ پ٘ربھ مِلنٹ پ٘ریم منِ آسا -- ---- ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥

گُرُ پُورا میلاوےَ میرا پ٘ریتمُ
ہءُ وارِ وارِ آپنٹے گُرو کءُ جاسا
--1-- رہاءُ --

ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ
ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ
॥੧॥ ਰਹਾਉ ॥

مےَ اوگنٹ بھرپُورِ سریرے -- Page# [561] ਮੈ ਅਵਗਣ ਭਰਪੂਰਿ ਸਰੀਰੇ ॥

ہءُ کِءُ کرِ مِلا اپنڑے پرِّیتم پوُرے --2--	ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥
جِن گُنڑوںّتی میرا پرِّیتمُ پائِیا --	ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥
سے مےَ گُنڑ ناہی ہءُ کِءُ مِلا میری مائِیا --3--	ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥
ہءُ کرِ کرِ تھاکا اُپاو بہُتیرے --	ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥
نانک گرِیب[1] راکھہُ ہرِ میرے --4--1-- [1]غرِیب-	ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥
وڈہنّسُ مہلا[1] 4 --	[1]محلا-	ਵਡਹੰਸੁ ਮਹਲਾ ੪ ॥
میرا ہرِ پرّبھُ سُنّدرُ مےَ سار ن جانڑیں --	ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥
ہءُ ہرِ پرّبھ چھوڈِ دوُجےَ لوبھانڑیں --1--	ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥
ہءُ کِءُ کرِ پرِ کءُ مِلءُ اِیانڑیں --	ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥
جو پِر بھاوےَ سا سوہاگنڑِ سائی پِر کءُ ملےَ سِیانڑیں --1-- رہاءُ --	ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥
مےَ وِچِ دوس ہءُ کِءُ کرِ پِرُ پاوا --	ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥
تیرے انیک پِیارے ہءُ پِر چِتِ ن آوا --2--	ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥

جِن پِرُ راوِیا سا بھلی سُہاگنِ ۔۔	----	ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥
سے مےَ گُنڑ ناہی ہءُ کِیا کری دُہاگنڑِ ۔۔3۔۔	----	ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥
نِت سُہاگنڑِ سدا پِرُ راوےَ ۔۔	----	ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥
مےَ کرمہِینڑ کب ہی گلِ لاوےَ ۔۔4۔۔	----	ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥
تُو پِرُ گُنڑونّتا ہءُ اَئُگنڑِیارا ۔۔	----	ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥
مےَ نِرگُنڑ بکھسِ[1] نانکُ ویچارا ۔۔5۔۔2۔۔ | [1]بخشِ۔	----	ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥
وڈہنّسُ مہلا[1] 4 گھرُ 2 | [1]محلا۔	----	ਵਡਹੰਸੁ ਮਹਲਾ ੪ ਘਰੁ ੨
ੴ ستِگر پرّسادِ ۔۔	----	ੴ ਸਤਿਗੁਰ ਪ੍ਰਸਾਦਿ ॥
مےَ منِ وڈی آس ہرے کِءُ کرِ ہرِ درسنُ پاوا ۔۔	----	ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥
ہءُ جاءِ پُچھا اپنے ستگُرےَ گُر پُچھِ منُ مُگدھُ سمجھاوا ۔۔	----	ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥
بھُولا منُ سمجھےَ گُر سبدی ہرِ ہرِ سدا دھِیاۓ ۔۔	----	ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥
نانکُ جِسُ ندرِ کرے میراپِیارا سو ہرِ چرڑنی چِتُ لاۓ ۔۔1۔۔	----	ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

ہءُ سبھِ ویس کری پِر کارنِ جے ہرِ پرّبھ ساچے بھاوا ۔۔	----	ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥
سو پِرُ پیارا مےَ ندرِ ن دیکھےَ ہءُ کِءُ کرِ دھیرجُ پاوا ۔۔	----	ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥
جِسُ کارنِ ہءُ سیگارُ سیگاری سو پِرُ رتا میرا اورا ۔۔	----	ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥
نانک دھنُ دھنّنُ دھنّنُ سوہاگنِ جِنِ پِرُ راوِئڑا سچُ سورا ۔۔2۔۔	----	ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥
ہءُ جاءِ پچھا سوہاگ سُہاگنِ تُسی کِءُ پِرُ پائِئڑا پرّبھُ میرا ۔۔	----	ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥
مےَ اُوپرِ ندرِ کری پِرِ ساچےَ مےَ چھوڈِئڑا میرا تیرا ۔۔	----	ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥
سبھُ منُ تنُ جیءُ کرہُ ہرِ پرّبھ کا اِتُ مارگِ بھیَنے ملیِئے ۔۔	----	ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥
آپنڑا پرّبھُ ندرِ کرِ دیکھےَ نانک جوتِ جوتی رلیِئے ۔۔3۔۔	----	ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥
جو ہرِ پرّبھ کا مےَ دےءِ سنیہا تِسُ منُ تنُ اپنڑا دیوا ۔۔	----	ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥

نِت پکھا پھیری سیو کماوا
تِس آگےَ پانٹی ڈھوواں --

ਨਿਤ ਪਖਾ ਫੇਰੀ ਸੇਵ ਕਮਾਵਾ
ਤਿਸੁ ਆਗੈ ਪਾਣੀ ਢੋਵਾਂ ॥

نِت نِت سیو کری ہرِ جن کی
جو ہرِ ہرِ کتھا سُنٹائے --

ਨਿਤ ਨਿਤ ਸੇਵ ਕਰੀ ਹਰਿ ਜਨ ਕੀ
ਜੋ ਹਰਿ ਹਰਿ ਕਥਾ ਸੁਣਾਏ ॥

دھنُ دھنّنُ گُرو گُر ستگُرُ پُورا
نانک منِ آس پجُائے --4--

ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ
ਨਾਨਕ ਮਨਿ ਆਸ ਪੁਜਾਏ ॥੪॥

گُرُ سجنٹُ میرا میلِ ہرے
جِتُ مِلِ ہرِ نامُ دھِیاوا --

Page# [562]

ਗੁਰੁ ਸਜਣੁ ਮੇਰਾ ਮੇਲਿ ਹਰੇ
ਜਿਤੁ ਮਿਲਿ ਹਰਿ ਨਾਮੁ ਧਿਆਵਾ ॥

گُر ستگُر پاسہُ ہرِ گوسٹِ پُوچھاں
کرِ سانْجھی ہرِ گُنٹ گاواں --

ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ
ਕਰਿ ਸਾਂਝੀ ਹਰਿ ਗੁਣ ਗਾਵਾਂ ॥

گُنٹ گاوا نِت نِت سد ہرِ کے
من جِیوےَ نامُ سُنٹِ تیرا --

ਗੁਣ ਗਾਵਾ ਨਿਤ ਨਿਤ ਸਦ ਹਰਿ ਕੇ
ਮਨ ਜੀਵੈ ਨਾਮੁ ਸੁਣਿ ਤੇਰਾ ॥

نانک جِتُ ویلا وِسرےَ میرا سُیامی
تِتُ ویلےَ مرِ جاءِ جیءُ میرا --5--

ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ
ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥

ہرِ ویکھنٹ کءُ سبھُ کوئی لوچےَ
سو ویکھےَ جِس آپ وِکھالے --

ਹਰਿ ਵੇਖਣ ਕਉ ਸਭੁ ਕੋਈ ਲੋਚੈ
ਸੋ ਵੇਖੈ ਜਿਸੁ ਆਪਿ ਵਿਖਾਲੇ ॥

جِس نو ندرِ کرے میرا پیارا
سو ہرِ ہرِ سدا سمالے --

ਜਿਸ ਨੋ ਨਦਰਿ ਕਰੇ ਮੇਰਾ ਪਿਆਰਾ
ਸੋ ਹਰਿ ਹਰਿ ਸਦਾ ਸਮਾਲੇ ॥

سو ہرِ ہرِ نامُ سدا سدا سمالے جِسُ ستگُرُ پوُرا میرا مِلِیا --	----	ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥
نانکؕ ہرِ جن ہرِ اِکے ہوئے ہرِ جپ ہرِ سیتی رلیا --6--1--3--	----	ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥
وڈہنّسُ مہلا[1] 5 گھرُ 1 | [1]محلا-	----	ਵਡਹੰਸੁ ਮਹਲਾ ੫ ਘਰੁ ੧
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
اتِ اُوچا تا کا دربارا --	----	ਅਤਿ ਊਚਾ ਤਾ ਕਾ ਦਰਬਾਰਾ ॥
انّتُ ناہی کِچھُ پاراوارا --	----	ਅੰਤੁ ਨਾਹੀ ਕਿਛੁ ਪਾਰਾਵਾਰਾ ॥
کوٹِ کوٹِ کوٹِ لکھ دھاوےَ --	----	ਕੋਟਿ ਕੋਟਿ ਕੋਟਿ ਲਖ ਧਾਵੈ ॥
اِکُ تِلُ تا کا مہلُ[1] ن پاوےَ --1-- | [1]محلُ-	----	ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥
سُہاوی کئُڑُ سُ ویلا جِتُ پّربھ میلا --1-- رہاءُ --	----	ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥
لاکھ بھگت جا کءُ آرادھہِ --	----	ਲਾਖ ਭਗਤ ਜਾ ਕਉ ਆਰਾਧਹਿ ॥
لاکھ تپیسر تپُ ہی سادھہِ --	----	ਲਾਖ ਤਪੀਸਰ ਤਪੁ ਹੀ ਸਾਧਹਿ ॥
لاکھ جوگیسر کرتے جوگا --	----	ਲਾਖ ਜੋਗੀਸਰ ਕਰਤੇ ਜੋਗਾ ॥
لاکھ بھوگیسر بھوگہِ بھوگا --2--	----	ਲਾਖ ਭੋਗੀਸਰ ਭੋਗਹਿ ਭੋਗਾ ॥੨॥
گھٹِ گھٹِ وسہِ جاݨہِ تھورا --	----	ਘਟਿ ਘਟਿ ਵਸਹਿ ਜਾਣਹਿ ਥੋਰਾ ॥
ہےَ کوئی ساجݨُ پردا تورا --	----	ਹੈ ਕੋਈ ਸਾਜਣੁ ਪਰਦਾ ਤੋਰਾ ॥
کرءُ جتن جے ہوءِ مِہروانا --	----	ਕਰਉ ਜਤਨ ਜੇ ਹੋਇ ਮਿਹਰਵਾਨਾ ॥

تا کءُ دیئی جیءُ کُربانا[1] ۔۔3۔۔ | [1]قُربانا۔	----	ਤਾ ਕਉ ਦੇਈ ਜੀਉ ਕੁਰਬਾਨਾ ॥੩॥
پھِرت پھِرت سنّتن پہِ آئِیا ۔۔	----	ਫਿਰਤ ਫਿਰਤ ਸੰਤਨ ਪਹਿ ਆਇਆ ॥
دُوکھ بھرّمُ ہمارا سگل مِٹائِیا ۔۔	----	ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥
مہلِ[1] بُلائِیا پّربھ انمّرِتُ بھُونّچا ۔۔ | [1]محلِ۔	----	ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥
کہُ نانک پّربھُ میرا اُوچا ۔۔4۔۔1۔۔	----	ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥
وڈہنّسُ مہلا[1] 5 ۔۔ | [1]محلا۔	----	ਵਡਹੰਸੁ ਮਹਲਾ ੫ ॥
دھنُ سُ ویلا جِتُ درسنُ کرنٹا ۔۔	----	ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
ہءُ بلِہاری ستِگُر چرنٹا ۔۔1۔۔	----	ਹਉ ਬਲਿਹਾਰੀ ਸਤਿਗੁਰ ਚਰਣਾ ॥੧॥
جیء کے داتے پّرِیتم پّربھ میرے ۔۔	----	ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
منُ جِیوےَ پّربھ نامُ چِتیرے ۔۔1۔۔ رہاءُ ۔۔	----	ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
سچُ منّترُ تُمارا انمّرِت باݨی ۔۔	----	ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
سِیتل پُرکھ درِسٹِ سُجاݨی ۔۔2۔۔	----	ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥
سچُ ہُکمُ[1] تُمارا تکھتِ[2] نِواسی ۔۔ | [1]حُکمُ۔ [2]تختِ۔	----	ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
آءِ ن جاوےَ میرا پّربھُ اِبناسی ۔۔3۔۔	----	ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥
تُم مِہروان داس ہم دِینا ۔۔	----	ਤੁਮ ਮਿਹਰਵਾਨ ਦਾਸ ਹਮ ਦੀਨਾ ॥
نانک ساہِبُ[1] بھرپُرِ لیِنٹا ۔۔4۔۔2۔۔ | [1]صاحِبُ۔	----	ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
وڈہنّسُ مہلا[1] 5 ۔۔ | [1]محلا۔	----	ਵਡਹੰਸੁ ਮਹਲਾ ੫ ॥

تُو بیئنّتُ کو وِرلا جاݨّےَ ۔۔	----	ਤੂ ਬੇਅੰਤੁ ਕੋ ਵਿਰਲਾ ਜਾਣੈ ॥
گُر پّرسادِ کو سبدِ پچھاݨّےَ ۔۔1۔۔	----	ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥
سیوک کی ارداسِ[1] پِیارے ۔۔ | [1]عرداسِ۔	----	ਸੇਵਕ ਕੀ ਅਰਦਾਸਿ ਪਿਆਰੇ ॥
جپِ جِیوا پّربھ چرݨّ تُمارے ۔۔1۔۔ رہاۓ ۔۔	----	ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
دِئیال پُرکھ میرے پّربھ داتے ۔۔	Page# [563]	ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥
جِسہِ جناوہُ تِنہِ تُم جاتے ۔۔2۔۔	----	ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥
سدا سدا جائی بلِہاری ۔۔	----	ਸਦਾ ਸਦਾ ਜਾਈ ਬਲਿਹਾਰੀ ॥
اِت اُت دیکھءُ اوٹ تُماری ۔۔3۔۔	----	ਇਤ ਉਤ ਦੇਖਉ ਓਟ ਤੁਮਾਰੀ ॥੩॥
موہِ نِرگُݨّ گُݨّ کِچھُو ن جاتا ۔۔	----	ਮੋਹਿ ਨਿਰਗੁਣ ਗੁਣ ਕਿਛੂ ਨ ਜਾਤਾ ॥
نانک سادھُو دیکھِ منُ راتا ۔۔4۔۔3۔۔	----	ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥
وڈہنّسُ م: 5 ۔۔	----	ਵਡਹੰਸੁ ਮਃ ੫ ॥
انّترجامی سو پّربھُ پُورا ۔۔	----	ਅੰਤਰਜਾਮੀ ਸੋ ਪ੍ਰਭੁ ਪੂਰਾ ॥
دانُ دےءِ سادھُو کی دھُورا ۔۔1۔۔	----	ਦਾਨੁ ਦੇਇ ਸਾਧੂ ਕੀ ਧੂਰਾ ॥੧॥
کرِ کِرپا پّربھ دِین دئِیالا ۔۔	----	ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
تیری اوٹ پُورن گوپالا ۔۔1۔۔ رہاءُ ۔۔	----	ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
جلِ تھلِ مہِیئلِ رہِیا بھرپُورے ۔۔	----	ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥
نِکٹِ وسےَ ناہی پّربھُ دُورے ۔۔2۔۔	----	ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥
جِس نو ندرِ کرے سو دھِیاۓ ۔۔	----	ਜਿਸ ਨੋ ਨਦਰਿ ਕਰੇ ਸੋ ਧਿਆਏ ॥

آٹھ پہر ہرِ کے گُنڑ گاۓ --3--	----	ਆਠ ਪਹਰ ਹਰਿ ਕੇ ਗੁਣ ਗਾਏ ॥੩॥
جی ء جنّت سگلے پرِتپارے --	----	ਜੀਅ ਜੰਤ ਸਗਲੇ ਪ੍ਰਤਿਪਾਰੇ ॥
سرنِ پرِئو نانک ہرِ دُیارے --4--4--	----	ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥
وڈہنّسُ مہلا[1] 5 -- | محلا[1]-	----	ਵਡਹੰਸੁ ਮਹਲਾ ੫ ॥
تُو وڈ داتا انتّرجامی --	----	ਤੂ ਵਡ ਦਾਤਾ ਅੰਤਰਜਾਮੀ ॥
سبھِ مہِ روِیا پُورن پرّبھ سُیامی --1--	----	ਸਭਿ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥
میرے پرّبھ پرِیتم نامُ ادھارا --	----	ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥
ہءُ سُنڑِ سُنڑِ جیِوا نامُ تُمارا --1-- رہاءُ --	----	ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥
تیری سرنڑِ ستِگر میرے پُورے --	----	ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥
منُ نِرملُ ہوءِ سنّتا دھُورے --2--	----	ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥
چرن کمل ہِردےَ اُرِ دھارے --	----	ਚਰਨ ਕਮਲ ਹਿਰਦੈ ਉਰਿ ਧਾਰੇ ॥
تیرے درسن کءُ جائی بلِہارے --3--	----	ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥
کرِ کرِپا تیرے گُنڑ گاوا --	----	ਕਰਿ ਕਿਰਪਾ ਤੇਰੇ ਗੁਣ ਗਾਵਾ ॥
نانک نامُ جپت سُکھُ پاوا --4--5--	----	ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥
وڈہنّسُ مہلا[1] 5 -- | محلا[1]-	----	ਵਡਹੰਸੁ ਮਹਲਾ ੫ ॥
سادھسنّگ ہرِ انمّرِتُ پیِجےَ --	----	ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥
نا جی ءُ مرےَ ن کبہُ چھیجےَ --1--	----	ਨਾ ਜੀਉ ਮਰੈ ਨ ਕਬਹੂ ਛੀਜੈ ॥੧॥
وڈبھاگی گرُ پُورا پائیۓَ --	----	ਵਡਭਾਗੀ ਗੁਰੁ ਪੂਰਾ ਪਾਈਐ ॥

گُر کِرپا تے پّربھُو دھِیائیٔے ـ ـ1ـ ـ رہاءُ ـ ـ	----	ਗੁਰ ਕਿਰਪਾ ਤੇ ਪ੍ਰਭੁ ਧਿਆਈਐ ॥੧॥ ਰਹਾਉ ॥
رتن جواہر ہرِ ماݨک لالا ـ ـ	----	ਰਤਨ ਜਵਾਹਰ ਹਰਿ ਮਾਣਕ ਲਾਲਾ ॥
سِمرِ سِمرِ پّربھ بھئے نِہالا ـ ـ2ـ ـ	----	ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥
جت کت پیکھءُ سادھُو سرݨا ـ ـ	----	ਜਤ ਕਤ ਪੇਖਉ ਸਾਧੂ ਸਰਣਾ ॥
ہرِ گُݨ گاۓ نِرمل منُ کرݨا ـ ـ3ـ ـ	----	ਹਰਿ ਗੁਣ ਗਾਏ ਨਿਰਮਲ ਮਨੁ ਕਰਣਾ ॥੩॥
گھٹ گھٹ انّترِ میرا سُیامی وُوٹھا ـ ـ	----	ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥
نانک نامُ پائِیا پّربھُ تُوٹھا ـ ـ4ـ ـ6ـ ـ	----	ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥
وڈہنّس مہلا[1] 5 ـ ـ | [1]محلا۔	----	ਵਡਹੰਸ ਮਹਲਾ ੫ ॥
وِسرُ ناہی پّربھ دِین دئِیالا ـ ـ	----	ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥
تیری سرݨِ پُورن کِرپالا ـ ـ1ـ ـ رہاءُ ـ ـ	----	ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥
جہ چِتِ آوہِ سو تھانُ سُہاوا ـ ـ	----	ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥
جِتُ ویلا وِسرہِ تا لاگےَ ہاوا ـ ـ1ـ ـ	----	ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥
تیرے جیء تُو سد ہی ساتھی ـ ـ	----	ਤੇਰੇ ਜੀਅ ਤੂ ਸਦ ਹੀ ਸਾਥੀ ॥
سنّسار ساگر تے کڈھِ دے ہاتھی ـ ـ2ـ ـ	----	ਸੰਸਾਰ ਸਾਗਰ ਤੇ ਕਢਿ ਦੇ ਹਾਥੀ ॥੨॥
آوݨُ جاݨا تُم ہی کِیا ـ ـ	----	ਆਵਣੁ ਜਾਣਾ ਤੁਮ ਹੀ ਕੀਆ ॥
جِس تُو راکھہِ تِس دُوکھُ ن تھِیا ـ ـ3ـ ـ	----	ਜਿਸ ਤੂ ਰਾਖਹਿ ਤਿਸ ਦੂਖੁ ਨ ਥੀਆ ॥੩॥
تُو ایکو ساہِبُ[1] اورُ ن ہورِ ـ ـ | [1]صاحِبُ۔	----	ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥
بِنءُ کرےَ نانکُ کر جورِ ـ ـ4ـ ـ7ـ ـ	----	ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥

وڈہنّس م: 5 ـ ـ	----	ਵਡਹੰਸੁ ਮਃ ੫ ॥
تُو جاݨائِہ تا کوئی جاݨَے ـ ـ	----	ਤੂ ਜਾਣਾਇਹਿ ਤਾ ਕੋਈ ਜਾਣੈ ॥
تیرا دِییا نامُ وکھاݨَے ـ ـ 1 ـ ـ	----	ਤੇਰਾ ਦੀਆ ਨਾਮੁ ਵਖਾਣੈ ॥੧॥
تُو اچرجُ کُدرتِ[1] تیری بِسما ـ ـ 1 ـ ـ رہاءُ ـ ـ | قُدرتِ[1] ـ	----	ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥
تُدھُ آپے کارݨُ آپے کرݨا ـ ـ	----	ਤੁਧੁ ਆਪੇ ਕਾਰਣੁ ਆਪੇ ਕਰਣਾ ॥
ہُکمے[1] جنمݨُ ہُکمے[2] مرݨا ـ ـ 2 ـ ـ | حُکمے[1] ـ حُکمے[2] ـ	Page# [564]	ਹੁਕਮੇ ਜੰਮਣੁ ਹੁਕਮੇ ਮਰਣਾ ॥੨॥
نامُ تیرا من تن آدھاری ـ ـ	----	ਨਾਮੁ ਤੇਰਾ ਮਨ ਤਨ ਆਧਾਰੀ ॥
نانک داس بکھسِیس[1] تُماری ـ ـ 3 ـ ـ 8 ـ ـ | بخشِیس[1] ـ	----	ਨਾਨਕ ਦਾਸ ਬਖਸੀਸ ਤੁਮਾਰੀ ॥੩॥੮॥
وڈہنّسُ مہلا[1] 5 گھرُ 2 | محلا[1] ـ	----	ਵਡਹੰਸੁ ਮਹਲਾ ੫ ਘਰੁ ੨
ੴ سِتگُر پ٘رسادِ ـ ـ	----	ੴ ਸਤਿਗੁਰ ਪ੍ਰਸਾਦਿ ॥
میرَے انّترِ لوچا مِلݨ کی پِیارے ہءُ کِءُ پائی گُر پُورے ـ ـ	----	ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥
جے سءُ کھیل کھیلائیِئَے بالکُ رہِ ن سکَے بِن کھِیرے ـ ـ	----	ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨ ਖੀਰੇ ॥
میرَے انّترِ بھُکھ ن اُترَے انّمالی جے سءُ بھوجن مَےَ نیرے ـ ـ	----	ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥
میرَے مَنِ تنِ پ٘ریمُ پِرنّم کا بِنُ درسن کِءُ منُ دھِیرے ـ ـ 1 ـ ـ	----	ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥

سُنڑِ سجنڑ میرے پّریتم بھائی مےَ میلِہُ مِتّرُ سُکھداتا ــ	----	ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥
اوہُ جیء کی میری سبھ بیدن جانڑے نِت سُنڑاوے ہرِ کییا باتا ــ	----	ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥
ہء اِکُ کھِنُ تِسُ بِنُ رہِ ن سکا جِء چاتّرِکُ جل کء بِللاتا ــ	----	ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥
ہء کِیا گُنڑ تیرے سارِ سمالی مےَ نِرگُنڑ کء رکھِ لیتا ــ2ــ	----	ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥
ہء بھئی اُڈِینڑی کنّت کء انّمالی سو پِرُ کدِ نَینڑی دیکھا ــ	----	ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥
سبھِ رس بھوگنڑ وِسرے بِنُ پِر کِتےَ ن لیکھا ــ	----	ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥
اِہُ کاپڑُ تنِ ن سُکھاوئی کرِ ن سکء ہء ویسا ــ	----	ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥
جِنی سکھی لالُ راوِیا پیارا تِن آگےَ ہم آدیسا ــ3ــ	----	ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥
مےَ سبھِ سیگار بنڑائیا انّمالی بِنُ پِر کامِ ن آئے ــ	----	ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥

جا سہِ بات ن پچھِیا انّمالی تا بِرتھا جوبنُ سبھُ جاۓ --	----	ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥
دھنُ دھنُ تے سوہاگݨی انّمالی جِن سہُ رہِیا سماۓ --	----	ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥
ہؤُ وارِیا تِن سوہاگݨی انّمالی تِن کے دھووا سد پاۓ --4--	----	ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥
جِچرُ دُوجا بھرمُ سا انّمالی تِچرُ مےَ جاݨِیا پ٘ربھُ دُورے --	----	ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਨਿਆ ਪ੍ਰਭੁ ਦੂਰੇ ॥
جا مِلِیا پُورا ستِگُرو انّمالی تا آسا منسا سبھ پُورے --	----	ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥
مےَ سرب سُکھا سُکھ پائِیا انّمالی پِرُ سرب رہِیا بھرپُورے --	----	ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥
جن نانکُ ہرِ رنّگُ ماݨِیا انّمالی گُر ستِگُر کےَ لگِ پیَرے --9--1--5--	----	ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥
وڈہنّسُ مہلا[1] 3 اسٹپدِیا | محلا[1]	----	ਵਡਹੰਸੁ ਮਹਲਾ ੩ ਅਸਟਪਦੀਆ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سچی باݨی سچُ دھُنِ سچُ سبدُ وِیچارا --	----	ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥

اندِنُ سچُ سلاہنٹا[1] دھنُ دھنُ وڈبھاگ ہمارا --1-- |	----	ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥
[1]سلاحنٹا۔		
من میرے ساچے نام وِٹہُ بلِ جاءُ --	----	ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥
داسنِ داسا ہوءِ رہہِ تا پاوہِ سچا ناءُ --1-- رہاءُ --	----	ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥
جِہوا سچی سچِ رتی تنُ منُ سچا ہوءِ --	----	ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥
بِنُ ساچے ہورُ سلاہنٹا[1] جاسہِ جنمُ سبھُ کھوءِ --2-- | [1]سلاحنٹا۔	Page# [565]	ਬਿਨੁ ਸਾਚੇ ਹੋਰੁ ਸਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥
سچُ کھیتی سچُ بیجنٹا ساچا واپارا --	----	ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥
اندِنُ لاہا سچُ نامُ دھنُ بھگتِ بھرے بھنڈارا --3--	----	ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥
سچُ کھاٹا سچُ پینٹا سچُ ٹیک ہرِ ناءُ --	----	ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥
جِس نو بکھسے[1] تِس ملے مہلی[2] پائے تھاءُ --4-- | [1]بخشے۔ [2]محلی۔	----	ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥
آوہِ سچے جاوہِ سچے پھرِ جونی مولِ ن پاہِ --	----	ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥

گُرمُکھِ دِرِ ساچےَ سچِیار ہہِ ساچے ماہِ سماہِ --5--	----	ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥
انّترُ سچا منُ سچا سچی سِپھتِ[1] سناءِ -- | [1]صِفتِ-	----	ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥
سچےَ تھانِ سچُ سالاہنٹا[1] ستِگُر بلِہارےَ جاءُ --6-- | [1]سالاحنٹا-	----	ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥
سچُ ویلا مُورتُ سچُ جِتُ سچے نالِ پِیارُ --	----	ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥
سچُ ویکھنٹا سچُ بولنٹا سچا سبھُ آکارُ --7--	----	ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥
نانک سچےَ میلے تا ملے آپے لئے مِلاءِ --	----	ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥
جِءُ بھاوےَ تِءُ رکھسی آپے کرے رجاءِ[1] --8--1-- | [1]رضاءِ-	----	ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥
وڈہنّسُ مہلا[1] 3 -- | [1]محلا-	----	ਵਡਹੰਸੁ ਮਹਲਾ ੩ ॥
منُویا دہ دِس دھاودا اوہُ کیَسے ہرِ گُنٹ گاوےَ --	----	ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥
اِنّدری وِیاپِ رہی ادھِکائی کامُ کرودھُ نِت سنّتاوےَ --1--	----	ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥

واہُ واہُ سہجے گُنڑ رووِجَے --	----	ਵਾਹੁ ਵਾਹੁ ਸਹਜੇ ਗੁਣ ਰਵੀਜੈ ॥
رام نامُ اِسُ جُگ مہِ دُلبھُ ہےَ گُرمتِ ہرِ رسُ پیجےَ --1-- رہاءُ --	----	ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
سبدُ چِینِ منُ نِرملُ ہووےَ تا ہرِ کےَ گُنڑِ گاوےَ --	----	ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੈ ਗੁਣਿ ਗਾਵੈ ॥
گُرمتی آپےَ آپُ پچھانڑےَ تا نِج گھرِ واسا پاوےَ --2--	----	ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥
اے منِ میرے سدا رنّگِ راتے سدا ہرِ کے گُنڑ گاءُ --	----	ਏ ਮਨਿ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥
ہرِ نِرملُ سدا سُکھداتا منِ چِنّدِیا پھلُ پاءُ --3--	----	ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥
ہم نِیچ سے اُوتم بھۓ ہرِ کی سرنڑائی --	----	ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥
پاتھرُ ڈُبدا کاڈھِ لِیا ساچی وڈِیائی --5--	----	ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੫॥
بِکھُ سے انّمرِت بھۓ گُرمتِ بُدھِ پائی --	----	ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥
اکہُ پرمل بھۓ انّترِ واسنا وسائی --5--	----	ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥

ماݨس جنمُ دُلنّبھُ ہےَ جگ مہِ کھٹِیا آءِ ۔۔	----	ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥
پُورےَ بھاگِ ستِگر ملےَ ہرِ نامُ دھِیاءِ ۔۔6۔۔	----	ਪੂਰੈ ਭਾਗਿ ਸਤਿਗੁਰ ਮਿਲੈ ਹਰਿ ਨਾਮੁ ਧਿਆਇ ॥੬॥
منمُکھ بھُولے بِکھُ لگے اہِلا جنمُ گوائِیا ۔۔	----	ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥
ہرِ کا نامُ سدا سُکھ ساگرُ ساچا سبدُ ن بھائِیا ۔۔7۔۔	----	ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥
مُکھہُ ہرِ ہرِ سبھُ کو کرےَ وِرلےَ ہِردےَ وسائِیا ۔۔	----	ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥
نانک جِن کےَ ہِردےَ وسِیا موکھ مُکتِ تِنّہ پائِیا ۔۔8۔۔2۔۔	----	ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ ਪਾਇਆ ॥੮॥੨॥
وڈہنّسُ مہلا[1] 1 چھنّت | [1]محلا۔	----	ਵਡਹੰਸੁ ਮਹਲਾ ੧ ਛੰਤ
ੴ ستِگر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
کائِیا کُوڑِ وِگاڑِ کاہے نائیِئےَ ۔۔	----	ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥
ناتا سو پرواݨُ سچُ کمائیِئےَ ۔۔	----	ਨਾਤਾ ਸੋ ਪਰਵਾਣੁ ਸਚੁ ਕਮਾਈਐ ॥
جب ساچ انّدرِ ہوءِ ساچا تامِ ساچا پائیِئےَ ۔۔	----	ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥
لکھے باجھہُ سُرتِ ناہی بولِ بولِ گوائیِئےَ ۔۔	----	ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥

جتھےَ جاءِ بہیۓَ بھلا کہیۓَ سُرتِ سبدُ لِکھائیۓَ --	Page# [566]	ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥
کائِیا کُوڑِ وِگاڑِ کاہے نائیۓَ --1--	----	ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥
تا مےَ کہِیا کہݨُ جا تُجھےَ کہائِیا --	----	ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥
انّمرِتُ ہرِ کا نامُ میرےَ منِ بھائِیا --	----	ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥
نامُ میٹھا منہِ لاگا دُوکھِ ڈیرا ڈھاہِیا --	----	ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥
سُوکھُ من مہِ آءِ وسِیا جامِ تےَ پھُرمائِیا[1] -- | [1]فُرمائِیا-	----	ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥
ندرِ تُدھُ ارداسِ[1] میری جِنّنِ آپُ اُپائِیا -- | [1]عرداسِ-	----	ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥
تا مےَ کہِیا کہݨُ جا تُجھےَ کہائِیا --2--	----	ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥
واری کھسمُ[1] کڈھاۓ کِرتُ کماوݨا -- | [1]خصمُ-	----	ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥
منّدا کسےَ ن آکھِ جھگڑا پاوݨا --	----	ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥
نہ پاءِ جھگڑا سُیامِ سیتی آپِ آپُ وجاوݨا --	----	ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥

جِسُ نالِ سنّگتِ کرِ سرِیکی[1] جاءِ کِیا رُوِیاوݨا ۔۔ | [1]شرِیکی۔	----	ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੁਆਵਣਾ ॥
جو دےءِ سہݨا منہِ کہݨا آکھ ناہی واوݨا ۔۔	----	ਜੋ ਦੇਇ ਸਹਣਾ ਮਨਹਿ ਕਹਣਾ ਆਖ ਨਾਹੀ ਵਾਵਣਾ ॥
واری کھسمُ[1] کڈھاۓ کِرتُ کماوݨا ۔۔3۔۔ | [1]خصمُ۔	----	ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥
سبھ اُپائِئنُ آپِ آپے ندرِ کرے ۔۔	----	ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥
کئُڑا کوءِ ن ماگےَ مِیٹھا سبھ ماگےَ ۔۔	----	ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥
سبھُ کوءِ مِیٹھا منّگِ دیکھےَ کھسم[1] بھاوےَ سو کرے ۔۔ | [1]خصم۔	----	ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥
کِچھُ پُنّن دان انیک کرݨی نام تُلِ ن سمسرے ۔۔	----	ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥
نانکا جِن نامُ مِلِیا کرمُ ہوِیا دھُرِ کدے ۔۔	----	ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥
سبھ اُپائِئنُ آپِ آپے ندرِ کرے ۔۔4۔۔1۔۔	----	ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥
وڈہنّسُ مہلا[1] 1 ۔۔ | [1]محلا۔	----	ਵਡਹੰਸੁ ਮਹਲਾ ੧ ॥
کرہُ دئِیا تیرا نامُ وکھاݨا ۔۔	----	ਕਰਹੁ ਦਇਆ ਤੇਰਾ ਨਾਮੁ ਵਖਾਣਾ ॥
سبھ اُپائِۓ آپِ آپے سرب سماݨا ۔۔	----	ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥

سربے سماݨا آپِ تُوہےَ اُپاءِ دھنّدھےَ لائِیا --	----	ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥
اِکِ تُجھ ہی کیِئے راجے اِکنا بھِکھ بھوائِیا --	----	ਇਕਿ ਤੁਝੁ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥
لوبھُ موہُ تُجھُ کِیا مِیٹھا ایتُ بھرمِ بھُلاݨا --	----	ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥
سدا دئِیا کرہُ اپݨی تامِ نامُ وکھاݨا --1--	----	ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥
نامُ تیرا ہےَ ساچا سدا مےَ منِ بھاݨا --	----	ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥
دُوکھُ گئِیا سُکھُ آءِ سماݨا --	----	ਦੂਖੁ ਗਇਆ ਸੁਖੁ ਆਇ ਸਮਾਣਾ ॥
گاونِ سُرِ نر سُگھڑ سُجاݨا --	----	ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥
سُرِ نر سُگھڑ سُجاݨ گاوہِ جو تیرےَ منِ بھاوہے --	----	ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥
مائِیا موہے چیتہِ ناہی اہِلا جنمُ گواوہے --	----	ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥
اِکِ مُوڑ مُگدھ ن چیتہِ مُولے جو آئِیا تِس جاݨا --	----	ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥

نام تیرا سدا ساچا سوءِ مےَ مَنِ بھاٹا --2--	----	ਨਾਮ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥
تیرا وکھتُ سُہاوا انّمرِتُ تیری بانٹی --	----	ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥
سیوک سیوہِ بھاءُ کرِ لاگا ساءُ پرانٹی --	----	ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥
ساءُ پّرانٹی تِنا لاگا جِنی انّمرِتُ پائِیا --	----	ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥
نامِ تیرےَ جوءِ راتے نِت چڑھِ سوائِیا --	----	ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥
اِکُ کرمُ دھرمُ ن ہوءِ سنّجمُ جامِ ن ایکُ پچھانٹی --	----	ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥
وکھتُ سُہاوا سدا تیرا انّمرِت تیری بانٹی --3--	----	ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥
ہءُ بلِہاری ساچے ناوےَ --	----	ਹਉ ਬਲਿਹਾਰੀ ਸਾਚੇ ਨਾਵੈ ॥
راجُ تیرا کبہُ ن جاوےَ --	----	ਰਾਜੁ ਤੇਰਾ ਕਬਹੁ ਨ ਜਾਵੈ ॥
راجو ت تیرا سدا نِہچلُ ایہُ کبہُ ن جاوئے --	Page# [567]	ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥
چاکرُ ت تیرا سوءِ ہووےَ جوءِ سہجِ سماوئے --	----	ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥

دُسمنُ ت دُوکھُ ن لگےَ مُولے پاپُ نیڑِ ن آوۓ --	----	ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥
ہءُ بلِہاری سدا ہووا ایک تیرے ناوۓ --4--	----	ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥
جُگہ جُگنّترِ بھگت تُمارے --	----	ਜੁਗਹ ਜੁਗੰਤਰਿ ਭਗਤ ਤੁਮਾਰੇ ॥
کیِرتِ کرہِ سُیامی تیرےَ دُیارے --	----	ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥
جپہِ ت ساچا ایکُ مُرارے --	----	ਜਪਹਿ ਤ ਸਾਚਾ ਏਕੁ ਮੁਰਾਰੇ ॥
ساچا مُرارے تامِ جاپہِ جامِ منّنِ وساوہے --	----	ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥
بھرمو بھُلاوا تُجھہِ کِیا جامِ ایہُ چُکاوہے --	----	ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥
گُر پرسادی کرہُ کِرپا لیہُ جمہُ اُبارے --	----	ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥
جُگہ جُگنّترِ بھگت تُمارے --5--	----	ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥
وڈّے میرے ساہِبا[1] الکھ اپارا -- |	----	ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥
کِءُ کرِ کرءُ بینننّتی ہءُ آکھِ ن جاناٗ --	----	ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥
ندرِ کرہِ تا ساچُ پچھاناٗ --	----	ਨਦਰਿ ਕਰਹਿ ਤਾ ਸਾਚੁ ਪਛਾਣਾ ॥

[1] صاحِبا-

ساچو پچھاݨا تامِ تیرا جامِ آپ بُجھاوے ہے --	----	ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥
دُوکھ بھُوکھ سنّسارِ کیئے سہسا ایہُ چُکاوہے --	----	ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥
بِنونّتِ نانکُ جاءِ سہسا بُجھے گُربیچارا --	----	ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥
وڈا ساہِبُ[1] ہے آپِ الکھ اپارا --6-- | [1]صاحِب-	----	ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥
تیرے بنّکے لوئِݨ دنّت ریسالا --	----	ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
سوہݨے نک جِن لنّمڑے والا --	----	ਸੋਹਣੇ ਨਕ ਜਿਨ ਲੰਮੜੇ ਵਾਲਾ ॥
کنّچن کائِیا سُئِنے کی ڈھالا --	----	ਕੰਚਨ ਕਾਇਆ ਸੁਇਨੇ ਕੀ ਢਾਲਾ ॥
سوونّن ڈھالا کرِسن مالا جپہُ تُسی سہیلِیہو --	----	ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
جم دُیارِ ن ہوہُ کھڑِییا سِکھ سُݨہُ مہیلِیہو --	----	ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
ہنّس ہنّسا بگ بگا لہے من کی جالا --	----	ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
بنّکے لوئِݨ دنّت ریسالا --7--	----	ਬੰਕੇ ਲੋਇਣ ਦੰਤ ਰੀਸਾਲਾ ॥੭॥
تیری چال سُہاوی مدھُراڑی باݨی --	----	ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥
کُہکنِ کوکِلا ترل جُیاݨی --	----	ਕੁਹਕਨਿ ਕੋਕਿਲਾ ਤਰਲ ਜੁਆਣੀ ॥

ترلا جُیانٹی آپ بھانٹی اِچھ من کی پُورِیۓ --	----	ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥
سارنگ جِءُ پگُ دھرے ٹھِمِ ٹھِمِ آپِ آپُ سنّدھُورے --	----	ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥
سّریرنّگ راتی پھرے ماتی اُدکُ گنگا وانٹی --	----	ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥
بِنونّتِ نانکُ داسُ ہرِ کا تیری چال سُہاوی مدھُراڑی بانٹی --2--8--	----	ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
وڈہنّس مہلا[1] 3 چھنّت | محلا[1]-	----	ਵਡਹੰਸੁ ਮਹਲਾ ੩ ਛੰਤ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
آپنٹے پِر کے رنّگِ رتی مُئیۓ سوبھاونّتی نارے --	----	ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥
سچے سبدِ مِل رہی مُئیۓ پِرُ راوے بھاءِ پیارے --	----	ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥
سچے بھاءِ پیاری کنّتِ سواری ہرِ ہرِ سِءُ نیہُ رچائیا --	----	ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥
آپُ گوائیا تا پِرُ پائیا گُر کے سبدِ سمائیا --	----	ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥

سا دھن سبدِ سُہائی پرؔیم کسائی انتّرِ پرؔیتِ پِیاری --	----	ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥
نانکؔ سا دھن میلِ لئی پِرِ آپے ساچےَ ساہِ سواری --1--	----	ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥
نِرگُݨونتّڑِیئے پِرُ دیکھِ ہدُورے[1] رام -- | [1]حدُورے-	----	ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥
گُرمُکھِ جِنی راوِیا مُئیے پِرُ روِ رہِیا بھرپُورے رام --	----	ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥
پِرُ روِ رہِیا بھرپُورے ویکھُ ہجُورے[1] جُگِ جُگِ ایکو جاتا -- | [1]حضُورے-	----	ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
دھن بالی بھولی پِرُ سہجِ راوےَ مِلِیا کرم بِدھاتا --	Page# [568]	ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
جِنِ ہرِ رسُ چاکھِیا سبدِ سُبھاکھِیا ہرِ سرِ رہی بھرپُورے --	----	ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
نانکؔ کامݨِ سا پِر بھاوےَ سبدے رہےَ ہدُورے[1] --2-- | [1]حدُورے-	----	ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥
سوہاگݨی جاءِ پُوچھہُ مُئیے جِنی وِچہُ آپُ گوائِیا --	----	ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥

پِر کا ہُکمُ[1] ن پائِئو مُئِیۓ جِنی وِچہُ آپُ ن گوائِیا -- | حُکمُ[1]-	----	ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
جِنی آپُ گوائِیا تِنی پِرُ پائِیا رنّگ سِءُ رلِیِیا ماݨے --	----	ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
سدا رنّگِ راتی سہجے ماتی اندِنُ نامُ وکھاݨے --	----	ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
کامݨِ وڈبھاگی انّترِ لِو لاگی ہرِ کا پریمُ سُبھائِیا --	----	ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
نانک کامݨِ سہجے راتی جِنِ سچُ سِیگارُ بݨائِیا --3--	----	ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥
ہئُمےَ مارِ مُئِیۓ تُوٗ چلُ گُر کےَ بھاۓ --	----	ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ہرِ وَرُ راوہِ سدا مُئِیۓ نِج گھرِ واسا پاۓ --	----	ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
نِج گھرِ واسا پاۓ سبدُ وجاۓ سدا سُہاگݨِ ناری --	----	ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
پِرُ رلِیِیالا جوبنُ بالا اندِنُ کنّتِ سواری --	----	ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥

ہرِ ورُ سوہاگو مستکِ بھاگو سچےَ سبدِ سُہاۓ --	----	ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
نانکؑ کامݨِ ہرِ رنّگِ راتی جا چلےَ ستِگُر بھاۓ --4--1--	----	ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥
وڈہنّسُ مہلا[1] 3 -- | [1]محلا-	----	ਵਡਹੰਸੁ ਮਹਲਾ ੩ ॥
گُرمُکھِ سبھُ واپارُ بھلا جے سہجے کیجےَ رام --	----	ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
اندِنُ نامُ وکھاݨیٔےَ لاہا ہرِ رسُ پیجےَ رام --	----	ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥
لاہا ہرِ رسُ لیجےَ ہرِ راوِیجےَ اندِنُ نامُ وکھاݨےَ --	----	ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥
گُݨ سنّگرہِ اوگݨ وِکݨہِ آپےَ آپُ پچھاݨےَ --	----	ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥
گُرمتِ پائی وڈی وڈِیائی سچےَ سبدِ رسُ پیجےَ --	----	ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥
نانکؑ ہرِ کی بھگتِ نِرالی گُرمُکھِ وِرلےَ کیجےَ --1--	----	ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥
گُرمُکھِ کھیتی ہرِ انتّرِ بیجیٔےَ ہرِ لیجےَ سرِیرِ جماۓ رام --	----	ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥

آپنڑے گھر اندّرِ رسُ بھُنّچُ تُو لاہا لےَ پرتھاۓ رام --	----	ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
لاہا پرتھاۓ ہرِ منّنِ وساۓ دھنُ کھیتی واپارا --	----	ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
ہرِ نامُ دھِیاۓ منّنِ وساۓ بُوجھے گُرب‌یچارا --	----	ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
منمُکھ کھیتی ونّجُ کرِ تھاکے ترِّسنا بھُکھ ن جاۓ --	----	ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
نانک نامُ بیِجِ من انّدرِ سچےَ سبدِ سُبھاۓ --2--	----	ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥
ہرِ واپارِ سے جن لاگے جِنا مستکِ منٹی وڈبھاگو رام --	----	ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
گُرمتی منُ نج گھرِ وسِیا سچےَ سبدِ بیَراگو رام --	----	ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥
مُکھِ مستکِ بھاگو سچِ بیَراگو ساچِ رتے وِیچاری --	----	ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥
نام بِنا سبھُ جگُ بئُرانا سبدے ہئُمےَ ماری --	----	ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥

ساچے سبدِ لاگِ متِ اُپجے گُرمُکھِ نامُ سوہاگو --	----	ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥
نانک سبدِ ملے بھء بھنّجنُ ہرِ راوے مستکِ بھاگو --3--	----	ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥
کھیتی ونّجُ سبھُ ہُکمُ[1] ہے ہُکمے[2] منّنِ وڈِیائی رام -- | اُحکمُ-[1] حکمے-[2]	Page# [569]	ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥
گُرمتی ہُکمُ[1] بُوجھیَے ہُکمے[2] میلِ مِلائی رام -- | اُحکمُ-[1] حکمے-[2]	----	ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥
ہُکمِ[1] مِلائی سہجِ سمائی گُر کا سبدُ اپارا -- | اُحکمِ-[1]	----	ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥
سچی وڈِیائی گُر تے پائی سچُ سوارݨہارا --	----	ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥
بھء بھنّجنُ پائِیا آپُ گوائِیا گُرمُکھِ میلِ مِلائی --	----	ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥
کہُ نانک نامُ نرنّجنُ اگمُ اگوچرُ ہُکمے[1] رہِیا سمائی --4--2-- | حکمے-[1]	----	ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥
وڈہنّسُ مہلا[1] 3 -- | محلا-[1]	----	ਵਡਹੰਸੁ ਮਹਲਾ ੩ ॥
من میرِیا تُو سدا سچُ سمالِ جیء --	----	ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥

آپنےٰ گھرِ تُو سُکھِ وسہِ پوہِ ن سکےَ جمکالُ جیءُ --	-----	ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥
کالُ جالُ جمُ جوہِ ن ساکےَ ساچےَ سبدِ لِو لاۓ --	-----	ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥
سدا سچِ رتا منُ نِرملُ آونُ جانُ رہاۓ --	-----	ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥
دُوجے بھاءِ بھرمِ وِگُتی منمُکھِ موہی جمکالِ --	-----	ਦੂਜੇ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥
کہےَ نانکُ سُنِ من میرے تُو سدا سچُ سمالِ --1--	-----	ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
من میریا انّترِ تیرےَ نِدھانُ ہےَ باہرِ وستُ ن بھالِ --	-----	ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
جو بھاوے سو بھُنّچِ تُو گُرمُکھِ ندرِ نِہالِ --	-----	ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥
گُرمکھِ ندرِ نِہالِ من میرے انّترِ ہرِ نامُ سکھائی --	-----	ਗੁਰਮਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥
منمُکھ انّدھُلے گِیان وِہُونٗے دُوجےَ بھاءِ کھُیائی --	-----	ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥

ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥	----	بِنُ ناوے کو چھُوٹے ناہی سبھ بادھی جمکالِ --
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥	----	نانک انّترِ تیرے نِدھانُ ہے تُو باہرِ وستُ ن بھالِ --2--
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥	----	من میرِیا جنمُ پدارتھُ پاءِ کے اِکِ سچِ لگے واپارا --
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥	----	ستگُرُ سیوِن آپݨا انّترِ سبدُ اپارا --
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥	----	انّترِ سبدُ اپارا ہرِ نامُ پیارا نامے نءُ نِدھِ پائی --
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ ॥	----	منمکھ مائِیا موہ وِیاپے دُوکھِ سنّتاپے دُوجے پتِ گوائی --
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥	----	ہئُمے مارِ سچِ سبدِ سماݨے سچِ رتے ادھِکائی --
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥	----	نانک ماݨس جنمُ دُلنّبھُ ہے ستگُرِ بُوجھ بُجھائی --3--
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥	----	من میرے ستگُرُ سیوِن آپݨا سے جن وڈبھاگی رام --

جو مَنُ مارہِ آپݨا سے پُرکھ بَیراگی رام ـ ـ	----	ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥
سے جن بَیراگی سچِ لِو لاگی آپݨا آپُ پچھاݨِیا ـ ـ	----	ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥
متِ نِہچل اتِ گُوڑی گُرمُکھِ سہجے نامُ وکھاݨِیا ـ ـ	----	ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥
اِک کامݨِ ہِتکاری مائِیا موہِپیاری منمُکھ سوءِ رہے ابھاگے ـ ـ	----	ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥
نانک سہجے سیوہِ گُرُ اپݨا سے پُورے وڈبھاگے ـ ـ4ـ ـ3ـ ـ	----	ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥
وڈہنّسُ مہلا[1] 3 ـ ـ | [1]محلاـ	----	ਵਡਹੰਸੁ ਮਹਲਾ ੩ ॥
رتن پدارتھ وݨجِیئہِ ستِگُرِ دِییا بُجھائی رام ـ ـ	----	ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥
لاہا لابھُ ہرِ بھگتِ ہےَ گُݨ مہِ گُݨی سمائی رام ـ ـ	----	ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥
گُݨ مہِ گُݨی سمائے جِسُ آپِ بُجھائے لاہا بھگتِ سَیسارے ـ ـ	----	ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥
بِنُ بھگتی سُکھُ ن ہوئی دُوجے پتِ کھوئی گُرمتِ نامُ ادھارے ـ ـ	Page# [570]	ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥

وکھرُ نامُ سدا لابھُ ہےَ جِس نوٗ ایتُ واپارِ لائے --	----	ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥
رتن پدارتھ ونْجیِئہِ جاں ستِگُرُ دےءِ بُجھائے --1--	----	ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥
مائِیا موہُ سبھُ دُکھُ ہےَ کھوٹا اِہُ واپارا رام --	----	ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥
کوُڑُ بولِ بِکھُ کھاونْی بہُ ودھہِ وِکارا رام --	----	ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥
بہُ ودھہِ وِکارا سہسا اِہُ سنّسارا بِنُ ناوےَ پتِ کھوئی --	----	ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥
پڑِ پڑِ پنّڈِت وادُ وکھانْہِ بِنُ بوُجھے سُکھُ ن ہوئی --	----	ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥
آونْ جانْا کدے ن چوُکےَ مائِیا موہ پِیارا --	----	ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥
مائِیا موہُ سبھُ دُکھُ ہےَ کھوٹا اِہُ واپارا --2--	----	ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥
کھوٹے کھرے سبھِ پرکھیِئنِ تِتُ سچے کےَ دربارا رام --	----	ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥

کھوٹے درگہ سُٹِیئنِ
اُوبھے کرنِ پُکارا رام ۔۔

ਖੋਟੇ ਦਰਗਹ ਸੁਟੀਅਨਿ
ਊਭੇ ਕਰਨਿ ਪੁਕਾਰਾ ਰਾਮ ॥

اُوبھے کرنِ پُکارا مُگدھ گوارا
منمُکھِ جنمُ گوائِیا ۔۔

ਊਭੇ ਕਰਨਿ ਪੁਕਾਰਾ ਮੁਗਧ ਗਵਾਰਾ
ਮਨਮੁਖਿ ਜਨਮੁ ਗਵਾਇਆ ॥

بِکھِیا مائِیا جِنِ جگتُ بھُلائِیا
ساچا نامُ ن بھائِیا ۔۔

ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ
ਸਾਚਾ ਨਾਮੁ ਨ ਭਾਇਆ ॥

منمُکھ سنّتا نالِ وَیرُ کرِ
دُکھُ کھٹے سنّسارا ۔۔

ਮਨਮੁਖ ਸੰਤਾ ਨਾਲਿ ਵੈਰੁ ਕਰਿ
ਦੁਖੁ ਖਟੇ ਸੰਸਾਰਾ ॥

کھوٹے کھرے پرکھِیئنِ
تِتُ سچےَ دروارا رام ۔۔3۔۔

ਖੋਟੇ ਖਰੇ ਪਰਖੀਅਨਿ
ਤਿਤੁ ਸਚੈ ਦਰਵਾਰਾ ਰਾਮ ॥੩॥

آپِ کرے کِسُ آکھیئےَ
ہور کرنا کِچھُو ن جائی رام ۔۔

ਆਪਿ ਕਰੇ ਕਿਸੁ ਆਖੀਐ
ਹੋਰ ਕਰਣਾ ਕਿਛੂ ਨ ਜਾਈ ਰਾਮ ॥

جِتُ بھاوےَ تِتُ لائِسی
جِءُ تِس دی وڈِیائی رام ۔۔

ਜਿਤੁ ਭਾਵੈ ਤਿਤੁ ਲਾਇਸੀ
ਜਿਉ ਤਿਸ ਦੀ ਵਡਿਆਈ ਰਾਮ ॥

جِءُ تِس دی وڈِیائی آپِ کرائی
ورِییامُ ن پھُسی کوئی ۔۔

ਜਿਉ ਤਿਸ ਦੀ ਵਡਿਆਈ ਆਪਿ ਕਰਾਈ
ਵਰੀਆਮੁ ਨ ਫੁਸੀ ਕੋਈ ॥

جگجِیونُ داتا کرمِ بِدھاتا
آپے بکھسے[1] سوئی ۔۔ | [1]بخشے۔

ਜਗਜੀਵਨੁ ਦਾਤਾ ਕਰਮਿ ਬਿਧਾਤਾ
ਆਪੇ ਬਖਸੇ ਸੋਈ ॥

گُر پرسادی آپُ گوائیۓَ
نانکؑ نامِ پتِ پائی --

ਗੁਰ ਪਰਸਾਦੀ ਆਪੁ ਗਵਾਈਐ
ਨਾਨਕ ਨਾਮਿ ਪਤਿ ਪਾਈ ॥

آپِ کرے کِسُ آکھیۓَ
ہور کرنا کِچھُو ن جائی --4--4--

ਆਪਿ ਕਰੇ ਕਿਸੁ ਆਖੀਐ
ਹੋਰ ਕਰਣਾ ਕਿਛੂ ਨ ਜਾਈ ॥੪॥੪॥

وڈہنّسُ مہلا[1] 3 -- | [1]محلا-

ਵਡਹੰਸੁ ਮਹਲਾ ੩ ॥

سچا سئُدا ہرِ نامُ ہےَ
سچا واپارا رام --

ਸਚਾ ਸਉਦਾ ਹਰਿ ਨਾਮੁ ਹੈ
ਸਚਾ ਵਾਪਾਰਾ ਰਾਮ ॥

گُرمتی ہرِ نامُ ونْجیۓَ
اتِ مولُ اپھارا رام --

ਗੁਰਮਤੀ ਹਰਿ ਨਾਮੁ ਵਣਜੀਐ
ਅਤਿ ਮੋਲੁ ਅਫਾਰਾ ਰਾਮ ॥

اتِ مولُ اپھارا سچ واپارا
سچِ واپارِ لگے وڈبھاگی --

ਅਤਿ ਮੋਲੁ ਅਫਾਰਾ ਸਚ ਵਾਪਾਰਾ
ਸਚਿ ਵਾਪਾਰਿ ਲਗੇ ਵਡਭਾਗੀ ॥

انّترِ باہرِ بھگتی راتے
سچِ نامِ لِو لاگی --

ਅੰਤਰਿ ਬਾਹਰਿ ਭਗਤੀ ਰਾਤੇ
ਸਚਿ ਨਾਮਿ ਲਿਵ ਲਾਗੀ ॥

ندرِ کرے سوئی سچُ پاۓ
گُر کےَ سبدِ وِیچارا --

ਨਦਰਿ ਕਰੇ ਸੋਈ ਸਚੁ ਪਾਏ
ਗੁਰ ਕੈ ਸਬਦਿ ਵੀਚਾਰਾ ॥

نانکؑ نامِ رتے تِن ہی سُکھُ پائِیا
ساچےَ کے واپارا --1--

ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ
ਸਾਚੈ ਕੇ ਵਾਪਾਰਾ ॥੧॥

ہنّئُمےَ مائِیا مَیلُ ہےَ
مائِیا مَیلُ بھرِیجےَ رام --

ਹੰਉਮੈ ਮਾਇਆ ਮੈਲੁ ਹੈ
ਮਾਇਆ ਮੈਲੁ ਭਰੀਜੈ ਰਾਮ ॥

گُرمتی منُ نِرملا
رسنا ہرِ رسُ پیجے رام --

ਗੁਰਮਤੀ ਮਨੁ ਨਿਰਮਲਾ
ਰਸਨਾ ਹਰਿ ਰਸੁ ਪੀਜੈ ਰਾਮ ॥

رسنا ہرِ رسُ پیجے انترُ بھیجے
ساچ سبدِ بیچاری --

ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ
ਸਾਚ ਸਬਦਿ ਬੀਚਾਰੀ ॥

انترِ کھوہٹا انمّرِتِ بھریا
سبدے کاڈھِ پیۓ پنِہاری --

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ
ਸਬਦੇ ਕਾਢਿ ਪੀਐ ਪਨਿਹਾਰੀ ॥

جِسُ ندرِ کرے سوئی سچِ لاگے
رسنا رامُ روِیجے --

ਜਿਸੁ ਨਦਰਿ ਕਰੇ ਸੋਈ ਸਚਿ ਲਾਗੈ
ਰਸਨਾ ਰਾਮੁ ਰਵੀਜੈ ॥

نانک نامِ رتے سے نِرمل
ہور ہئُمےَ مَیلُ بھرِیجے --2--

ਨਾਨਕ ਨਾਮਿ ਰਤੇ ਸੇ ਨਿਰਮਲ
ਹੋਰ ਹਉਮੈ ਮੈਲੁ ਭਰੀਜੈ ॥੨॥

پنّڈتِ جوتکی سبھِ پڑِ پڑِ کُوکدے
کِسُ پہِ کرہِ پُکارا رام --

ਪੰਡਤਿ ਜੋਤਕੀ ਸਭਿ ਪੜਿ ਪੜਿ ਕੂਕਦੇ
ਕਿਸੁ ਪਹਿ ਕਰਹਿ ਪੁਕਾਰਾ ਰਾਮ ॥

مائِیا موہُ انترِ ملُ لاگے
مائِیا کے واپارا رام --

ਮਾਇਆ ਮੋਹੁ ਅੰਤਰਿ ਮਲੁ ਲਾਗੈ
ਮਾਇਆ ਕੇ ਵਾਪਾਰਾ ਰਾਮ ॥

Page# [571]

مائِیا کے واپارا جگتِ پیارا
آوݨِ جاݨِ دُکھُ پائی --

ਮਾਇਆ ਕੇ ਵਾਪਾਰਾ ਜਗਤਿ ਪਿਆਰਾ
ਆਵਣਿ ਜਾਣਿ ਦੁਖੁ ਪਾਈ ॥

بِکھُ کا کیِڑا بِکھُ سِءُ لاگا
بِسٹا ماہِ سمائی --

ਬਿਖੁ ਕਾ ਕੀੜਾ ਬਿਖੁ ਸਿਉ ਲਾਗਾ
ਬਿਸ੍ਟਾ ਮਾਹਿ ਸਮਾਈ ॥

جو دھُرِ لِکھیا سوءِ کماوے
کوءِ ن میٹݨہارا ــ

ਜੋ ਧੁਰਿ ਲਿਖਿਆ ਸੋਇ ਕਮਾਵੈ
ਕੋਇ ਨ ਮੇਟਣਹਾਰਾ ॥

نانکُ نامِ رتے تِن سدا سُکھُ پائِیا
ہورِ مُورکھ کُوکِ مُۓ گاوارا ــ3ــ

ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ
ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥

مائِیا موہِ منُ رنّگِیا
موہِ سُدھِ ن کائی رام ــ

ਮਾਇਆ ਮੋਹਿ ਮਨੁ ਰੰਗਿਆ
ਮੋਹਿ ਸੁਧਿ ਨ ਕਾਈ ਰਾਮ ॥

گُرمُکھِ اِہُ منُ رنّگیۓ
دُوجا رنّگُ جائی رام ــ

ਗੁਰਮੁਖਿ ਇਹੁ ਮਨੁ ਰੰਗੀਐ
ਦੂਜਾ ਰੰਗੁ ਜਾਈ ਰਾਮ ॥

دُوجا رنّگُ جائی ساچِ سمائی
سچِ بھرے بھنّڈارا ــ

ਦੂਜਾ ਰੰਗੁ ਜਾਈ ਸਾਚਿ ਸਮਾਈ
ਸਚਿ ਭਰੇ ਭੰਡਾਰਾ ॥

گُرمُکھِ ہووے سوئی بُوجھے
سچِ سوارݨہارا ــ

ਗੁਰਮੁਖਿ ਹੋਵੈ ਸੋਈ ਬੂਝੈ
ਸਚਿ ਸਵਾਰਣਹਾਰਾ ॥

آپے میلے سو ہرِ ملے
ہورُ کہݨا کچھُو ن جاۓ ــ

ਆਪੇ ਮੇਲੇ ਸੋ ਹਰਿ ਮਿਲੈ
ਹੋਰੁ ਕਹਣਾ ਕਿਛੂ ਨ ਜਾਏ ॥

نانکُ وِݨُ ناوے بھرمِ بھُلائِیا
اِکِ نامِ رتے رنّگُ لاۓ ــ4ــ5ــ

ਨਾਨਕ ਵਿਣੁ ਨਾਵੈ ਭਰਮਿ ਭੁਲਾਇਆ
ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥

وڈہنّسُ مہلا[1] 3 ــ | محلا[1]

ਵਡਹੰਸੁ ਮਹਲਾ ੩ ॥

اے من میرِیا آوا گئُݨُ سنّسارُ ہے
انّتِ سچِ نبیڑا رام ــ

ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ
ਅੰਤਿ ਸਚਿ ਨਿਬੇੜਾ ਰਾਮ ॥

آپے سچا بکھس[1] لۓ پھِر ہوۓ ن پھیرا رام -- |	----	ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥
پھِر ہوۓ ن پھیرا انتِ سچِ نِبیڑا گُرمُکھِ ملےَ وڈِیائی --	----	ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥
ساچےَ رنگِ راتے سہجے ماتے سہجے رہے سمائی --	----	ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥
سچا منِ بھائِیا سچُ وسائِیا سبدِ رتے انتِ نِبیرا --	----	ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥
نانک نامِ رتے سے سچِ سمانْے بہُرِ ن بھوجلِ پھیرا --1--	----	ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥
مائِیا موہُ سبھُ برلُ ہے دُوجےَ بھاءِ کھُیائی رام --	----	ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥
ماتا پِتا سبھُ ہیتُ ہے ہیتے پلچائی رام --	----	ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥
ہیتے پلچائی پُربِ کمائی میٹِ ن سکےَ کوئی --	----	ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥
جِنِ سرِسٹِ ساجی سو کرِ ویکھےَ تِس جیوڈ اوُرُ ن کوئی --	----	ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡ ਅਵਰੁ ਨ ਕੋਈ ॥

[1] بخشِ-

منمُکھِ انّدھا تپِ تپِ کھپےَ
بِنُ سبدے سانْتِ ن آئی --

ਮਨਮੁਖਿ ਅੰਧਾ ਤਪਿ ਤਪਿ ਖਪੈ
ਬਿਨੁ ਸਬਦੈ ਸਾਂਤਿ ਨ ਆਈ ॥

نانکُ بِنُ ناوے سبھُ کوئی بھُلا
مائِیا موہِ کھُیائی --2--

ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ
ਮਾਇਆ ਮੋਹਿ ਖੁਆਈ ॥੨॥

ایہُ جگُ جلتا دیکھِ کےَ
بھجِ پئے ہرِ سرنْائی رام --

ਏਹੁ ਜਗੁ ਜਲਤਾ ਦੇਖਿ ਕੈ
ਭਜਿ ਪਏ ਹਰਿ ਸਰਣਾਈ ਰਾਮ ॥

ارداسِ[1] کریِں گُر پُورے آگےَ
رکھِ لیوہُ دیہُ وڈائی رام --

ਅਰਦਾਸਿ ਕਰੀ ਗੁਰ ਪੂਰੇ ਆਗੈ
ਰਖਿ ਲੇਵਹੁ ਦੇਹੁ ਵਡਾਈ ਰਾਮ ॥

رکھِ لیوہُ سرنْائی ہرِ نامُ وڈائی
تُدھُ جیوڈُ اورُ ن داتا --

ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ
ਤੁਧੁ ਜੇਵਡੁ ਅਵਰੁ ਨ ਦਾਤਾ ॥

سیوا لاگے سے وڈبھاگے
جُگِ جُگِ ایکو جاتا --

ਸੇਵਾ ਲਾਗੇ ਸੇ ਵਡਭਾਗੇ
ਜੁਗਿ ਜੁਗਿ ਏਕੋ ਜਾਤਾ ॥

جتُ ستُ سنّجمُ کرم کماوے
بِنُ گُر گتِ نہی پائی --

ਜਤੁ ਸਤੁ ਸੰਜਮੁ ਕਰਮ ਕਮਾਵੈ
ਬਿਨੁ ਗੁਰ ਗਤਿ ਨਹੀ ਪਾਈ ॥

نانکُ تِس نو سبدُ بجھائے
جو جاءِ پوے ہرِ سرنْائی --3--

ਨਾਨਕ ਤਿਸ ਨੋ ਸਬਦੁ ਬੁਝਾਏ
ਜੋ ਜਾਇ ਪਵੈ ਹਰਿ ਸਰਣਾਈ ॥੩॥

جو ہرِ متِ دےءِ سا اُوپجے
ہور متِ ن کائی رام --

ਜੋ ਹਰਿ ਮਤਿ ਦੇਇ ਸਾ ਊਪਜੈ
ਹੋਰ ਮਤਿ ਨ ਕਾਈ ਰਾਮ ॥

[1] عرداس-

انّترِ باہرِ ایکُ توُ آپے دیہِ بجھائی رام --	----	ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥
آپے دیہِ بجُھائی اور ن بھائی گُرمُکھِ ہرِ رسُ چاکھِیا --	----	ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥
درِ ساچےَ سدا ہے ساچا ساچےَ سبدِ سُبھاکھِیا --	----	ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥
گھر مہِ نِج گھرُ پائِیا ستِگُرُ دےءِ وڈائی --	----	ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥
نانک جو نامِ رتے سیئی مہلُ[1] پائِن متِ پرواݨُ سچُ سائی --4--6-- |	Page# [572]	ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥
[1]محلُ-		
وڈہنّس مہلا[1] 4 چھنّت | [1]محلا-	----	ਵਡਹੰਸੁ ਮਹਲਾ ੪ ਛੰਤ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
میرےَ منِ میرےَ منِ ستِگُر پ٘ریتِ لگائی رام --	----	ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ਰਾਮ ॥
ہرِ ہرِ ہرِ ہرِ نامُ میرےَ منّنِ وسائی رام --	----	ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥
ہرِ ہرِ نامُ میرےَ منّنِ وسائی سبھِ دوُکھ وِسارنھہارا --	----	ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥

وڈبھاگی گُر درسنُ پائیا دھنُ دھنُ ستِگُرو ہمارا --	----	ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥
اُوٹھت بَیٹھت ستِگُر سیوہ جِتُ سیوِۓ سانْتِ پائی --	----	ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥
میرےَ منِ میرےَ منِ ستِگر پرِیتِ لگائی --1--	----	ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥
ہءُ جیوا ہءُ جیوا ستِگُر دیکھِ سرسے رام --	----	ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥
ہرِ ناموَ ہرِ نامُ دِرڑاۓ جپ ہرِ ہرِ نامُ وِگسے رام --	----	ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥
جپ ہرِ ہرِ نامُ کمل پرگاسے ہرِ نامُ نونّ ندھِ پائی --	----	ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥
ہئُمےَ روگُ گئیا دُکھُ لاتھا ہرِ سہجِ سمادھِ لگائی --	----	ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥
ہرِ نامُ وڈائی ستگُر تے پائی سُکھُ ستگُر دیو منُ پرسے --	----	ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥
ہءُ جیوا ہءُ جیوا ستگُر دیکھِ سرسے --2--	----	ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥

کوئی آنڑ کوئی آنڑ مِلاوے
میرا ستِگُر پُورا رام --

ਕੋਈ ਆਣਿ ਕੋਈ ਆਣਿ ਮਿਲਾਵੈ
ਮੇਰਾ ਸਤਿਗੁਰੁ ਪੂਰਾ ਰਾਮ ॥

ہٶ منُ تنُ ہٶ منُ تنُ دیوا
تِس کاٹِ سرِیرا رام --

ਹਉ ਮਨੁ ਤਨੁ ਹਉ ਮਨੁ ਤਨੁ ਦੇਵਾ
ਤਿਸੁ ਕਾਟਿ ਸਰੀਰਾ ਰਾਮ ॥

ہٶ منُ تنُ کاٹِ کاٹِ تِس دیئی
جو ستِگر بچن سُنڑائے --

ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ
ਜੋ ਸਤਿਗੁਰ ਬਚਨ ਸੁਣਾਏ ॥

میرے منِ بیراگُ بھئِیا بیراگی
مِل گُر درسنِ سُکھُ پائے --

ਮੇਰੈ ਮਨਿ ਬੈਰਾਗੁ ਭਇਆ ਬੈਰਾਗੀ
ਮਿਲਿ ਗੁਰ ਦਰਸਨਿ ਸੁਖੁ ਪਾਏ ॥

ہرِ ہرِ کرِپا کرہُ سُکھداتے
دیہُ ستِگر چرن ہم دھُورا --

ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ
ਦੇਹੁ ਸਤਿਗੁਰ ਚਰਨ ਹਮ ਧੂਰਾ ॥

کوئی آنڑ کوئی آنڑ مِلاوے
میرا ستِگُر پُورا --3--

ਕੋਈ ਆਣਿ ਕੋਈ ਆਣਿ ਮਿਲਾਵੈ
ਮੇਰਾ ਸਤਿਗੁਰੁ ਪੂਰਾ ॥੩॥

گُر جیوڈُ گُر جیوڈُ داتا
مےَ اورُ ن کوئی رام --

ਗੁਰ ਜੇਵਡੁ ਗੁਰ ਜੇਵਡੁ ਦਾਤਾ
ਮੈ ਅਵਰੁ ਨ ਕੋਈ ਰਾਮ ॥

ہرِ دانو ہرِ دانُ دیوے
ہرِ پُرکھُ نرنّجنُ سوئی رام --

ਹਰਿ ਦਾਨੋ ਹਰਿ ਦਾਨੁ ਦੇਵੈ
ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥

ہرِ ہرِ نامُ جِنی آرادھِیا
تِن کا دُکھُ بھرمُ بھٶ بھاگا --

ਹਰਿ ਹਰਿ ਨਾਮੁ ਜਿਨੀ ਆਰਾਧਿਆ
ਤਿਨ ਕਾ ਦੁਖੁ ਭਰਮੁ ਭਉ ਭਾਗਾ ॥

سیوک بھاءِ ملے وڈبھاگی جِن گُر چرنی منُ لاگا ـ ـ	----	ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥
کہُ نانک ہرِ آپِ مِلاۓ مِلِ ستِگُر پُرکھ سُکھُ ہوئی ـ ـ	----	ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥
گُر جیوڈُ گُر جیوڈُ داتا مےَ اورُ ن کوئی ـ ـ4ـ ـ1ـ ـ	----	ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥
وڈہنّس مہلا[1] 4 ـ ـ | محلا[1]ـ	----	ਵਡਹੰਸੁ ਮਹਲਾ ੪ ॥
ہنّ ءُ گُر بِنُ ہنّ ءُ گُر بِنُ کھری نِمانڑی رام ـ ـ	----	ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥
جگجِیونُ جگجِیونُ داتا گُر میلِ سمانڑی رام ـ ـ	----	ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥
ستِگُر میلِ ہرِ نامِ سمانڑی جپِ ہرِ ہرِ نامُ دھِیائِیا ـ ـ	----	ਸਤਿਗੁਰ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥
جِسُ کارنڑِ ہنّ ءُ ڈھُونڈّھِ ڈھُوڈھیدی سو سجنڑُ ہرِ گھرِ پائِیا ـ ـ	----	ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥
ایک دِرسّٹِ ہرِ ایکو جاتا ہرِ آتم رامُ پچھانڑی ـ ـ	----	ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥
ہنّ ءُ گُر بِنُ ہنّ ءُ گُر بِنُ کھری نِمانڑی ـ ـ1ـ ـ	Page# [573]	ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥

جِنا ستِگُرُ جِن ستِگُرُ پائِیا تِن ہرِ پّربھُ میلِ مِلائے رام --	----	ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥
تِن چرنْ تِن چرنْ سریوہ ہم لاگہ تِن کےَ پائے رام --	----	ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥
ہرِ ہرِ چرنْ سریوہ تِن کے جِن ستِگُرُ پُرکھُ پّربھُ دھِیائِیا --	----	ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯਾਇਆ ॥
تُو وڈ داتا انترجامی میری سردھا پُورِ ہرِ رائِیا --	----	ਤੂ ਵਡ ਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥
گُرسِکھ میلِ میری سردھا پُوری اندِنُ رام گُنْ گائے --	----	ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥
جِن ستِگُرُ جِن ستِگُرُ پائِیا تِن ہرِ پّربھُ میلِ مِلائے --2--	----	ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥
ہنّءُ واری ہنّءُ واری گُرسِکھ مِیت پِیارے رام --	----	ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥
ہرِ نامو ہرِ نامُ سُنْائے میرا پّرِیتمُ نامُ ادھارے رام --	----	ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥
ہرِ ہرِ نامُ میرا پّران سکھائی تِس بِنُ گھڑی نِمکھ نہی جیواں --	----	ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥

ہرِ ہرِ کرِپا کرے سُکھداتا گُرمُکھِ انمرِتُ پِیواں ـ ـ	----	ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥
ہرِ آپے سردھا لاءِ مِلاۓ ہرِ آپے آپِ سوارے ـ ـ	----	ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥
ہنّءُ واری ہنّءُ واری گُرسِکھ مِیت پِیارے ـ ـ3ـ ـ	----	ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥
ہرِ آپے ہرِ آپے پُرکھُ نِرنّجنُ سوئی رام ـ ـ	----	ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥
ہرِ آپے ہرِ آپے میلےَ کرےَ سو ہوئی رام ـ ـ	----	ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥
جو ہرِ پّربھ بھاوےَ سوئی ہووےَ اورُ ن کرنڑا جائی ـ ـ	----	ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥
بہُتُ سِیانڑپ لِئیا ن جائی کرِ تھاکے سبھِ چتُرائی ـ ـ	----	ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥
گُر پّرسادِ جن نانک دیکھِیا مےَ ہرِ بِنُ اورُ ن کوئی ـ ـ	----	ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥
ہرِ آپے ہرِ آپے پُرکھُ نِرنّجنُ سوئی ـ ـ4ـ ـ2ـ ـ	----	ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥
وڈہنّسُ مہلا[1] 4 ـ ـ | [1]محلا ـ	----	ਵਡਹੰਸੁ ਮਹਲਾ ੪ ॥

ہرِ ستِگُر ہرِ ستِگُر میلِ ہرِ ستِگُر چرنْ ہم بھائِیا رام --	----	ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥
تمِر اگیانُ گوائِیا گُر گیانُ انّجنُ گُرِ پائِیا رام --	----	ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥
گُر گیان انّجنُ ستِگُرُو پائِیا اگیان انّدھیر بِناسے --	----	ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥
ستِگُر سیوِ پرم پدُ پائِیا ہرِ جپِیا ساس گِراسے --	----	ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥
جِن کنّءُ ہرِ پ٘ربھِ کِرپا دھاری تے ستِگُر سیوا لائِیا --	----	ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥
ہرِ ستِگُر ہرِ ستِگُر میلِ ہرِ ستِگُر چرنْ ہم بھائِیا --1--	----	ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥
میرا ستِگُرُ میرا ستِگُرُ پِیارا مےَ گُر بِنُ رہنْڑُ ن جائی رام --	----	ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥
ہرِ ناموَ ہرِ نامُ دیوےَ میرا انّتِ سکھائی رام --	----	ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥
ہرِ ہرِ نامُ میرا انّتِ سکھائی گُرِ ستِگُرِ نامُ دِرڑائِیا --	----	ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥

جتھے پُت کلتّر کوئی بیلی ناہی تتھے ہر ہرِ نامِ چھڈائیا --	----	ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥
دھنُ دھنُ ستِگرُ پُرکھُ نرنّجنُ جِتُ مِلِ ہرِ نامُ دھِیائی --	----	ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥
میرا ستِگرُ میرا ستگُرُ پیارا مےَ گر بِنُ رہنھُ ن جائی --2--	----	ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥
جِنی درسنُ جِنی درسنُ ستِگر پُرکھ ن پائِیا رام --	----	ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥
تِن نِہپھلُ تِن نِہپھلُ جنمُ سبھُ برِتھا گوائِیا رام --	Page# [574]	ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥
نِہپھلُ جنمُ تِن برِتھا گوائِیا تے ساکت مُۓ مرِ جھُورے --	----	ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥
گھرِ ہودے رتنِ پدارتھِ بھُوکھے بھاگہِینھ ہرِ دُورے --	----	ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥
ہرِ ہرِ تِن کا درسُ ن کریِئہُ جِنی ہرِ ہرِ نامُ ن دھِیائِیا --	----	ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥
جِنی درسنُ جِنی درسنُ ستِگر پُرکھ ن پائِیا --3--	----	ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥

ہم چاتّرِک ہم چاتّرِک دِین ہرِ پاسِ بینٌتی رام --	ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥
گُر مِلِ گُر میلِ میراپیارا ہم سِتگُر کرہ بھگتی رام --	ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥
ہرِ ہرِ سِتگُر کرہ بھگتی جاں ہرِ پّربھُ کِرپا دھارے --	ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥
مےَ گُر بِنُ اورُ ن کوئی بیلی گُرُ سِتگُرُ پّراݨ ہمّارے --	ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ਹਾਰੇ ॥
کہُ نانک گُرِ نامُ دِرڑ٘ہائیا ہرِ ہرِ نامُ ہرِ ستی --	ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥
ہم چاتّرِک ہم چاتّرِک دِین ہرِ پاسِ بینٌتی --4--3--	ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥
وڈۂنٌسُ مہلا[1] 4 -- | محلا[1]	ਵਡਹੰਸੁ ਮਹਲਾ ੪ ॥
ہرِ کِرپا ہرِ کِرپا کرِ سِتگُرُ میلِ سُکھداتا رام --	ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥
ہم پُوچھہ ہم پُوچھہ سِتگُر پاسِ ہرِ باتا رام --	ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥
سِتگُر پاسِ ہرِ بات پُوچھہ جِن نامُ پدارتھُ پائیا --	ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥

پاءِ لگہ نِت کرہ بِنّتی گُرِ ستِگُرِ پنّتھُ بتائِیا --	----	ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
سوئی بھگتُ دُکھُ سُکھُ سمتُ کرِ جاݨے ہرِ ہرِ نامِ ہرِ راتا --	----	ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥
ہرِ کِرپا ہرِ کِرپا کرِ گُرُ ستِگُرُ میلِ سُکھداتا --1--	----	ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥
سُݨِ گُرمُکھِ سُݨِ گُرمُکھِ نامِ سبھِ بنسے ہنّئُمےَ پاپا رام --	----	ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥
جپِ ہرِ ہرِ جپِ ہرِ ہرِ نامُ لتھِڑے جگِ تاپا رام --	----	ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥
ہرِ ہرِ نامُ جِنی آرادھِیا تِن کے دُکھ پاپ نِوارے --	----	ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥
ستِگُر گِیان کھڑگُ ہتھِ دِینا جمکنّکر مارِ بِدارے --	----	ਸਤਿਗੁਰ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥
ہرِ پرّبھِ کرِپا دھاری سُکھداتے دُکھ لاتھے پاپ سنّتاپا --	----	ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥
سُݨِ گُرمُکھِ سُݨِ گُرمُکھِ نامُ سبھِ بنسے ہنّئُمےَ پاپا --2--	----	ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥

جپِ ہرِ ہرِ جپِ ہرِ ہرِ
نامُ میرے مَنِ بھائیا رام --

ਜਪਿ ਹਰਿ ਹਰਿ ਜਪਿ ਹਰਿ ਹਰਿ
ਨਾਮੁ ਮੇਰੈ ਮਨਿ ਭਾਇਆ ਰਾਮ ॥

مُکھِ گُرمُکھِ مُکھِ گُرمُکھِ جپِ
سبھِ روگ گوائیا رام --

ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ
ਸਭਿ ਰੋਗ ਗਵਾਇਆ ਰਾਮ ॥

گُرمُکھِ جپِ سبھِ روگ گوائیا
اروگت بھئے سریرا --

ਗੁਰਮੁਖਿ ਜਪਿ ਸਭਿ ਰੋਗ ਗਵਾਇਆ
ਅਰੋਗਤ ਭਏ ਸਰੀਰਾ ॥

اندِنُ سہج سمادھِ ہرِ لاگی
ہرِ جپِیا گہر گنّبھیرا --

ਅਨਦਿਨੁ ਸਹਜ ਸਮਾਧਿ ਹਰਿ ਲਾਗੀ
ਹਰਿ ਜਪਿਆ ਗਹਿਰ ਗੰਭੀਰਾ ॥

جاتِ[1] اجاتِ[2] نامُ جِن دھِیائیا
تِن پرم پدارتھُ پائیا -- | [1]ذاتِ۔ [2]اذاتِ۔

ਜਾਤਿ ਅਜਾਤਿ ਨਾਮੁ ਜਿਨ ਧਿਆਇਆ
ਤਿਨ ਪਰਮ ਪਦਾਰਥੁ ਪਾਇਆ ॥

جپِ ہرِ ہرِ جپِ ہرِ ہرِ
نامُ میرے مَنِ بھائیا --3--

ਜਪਿ ਹਰਿ ਹਰਿ ਜਪਿ ਹਰਿ ਹਰਿ
ਨਾਮੁ ਮੇਰੈ ਮਨਿ ਭਾਇਆ ॥੩॥

ہرِ دھارہُ ہرِ دھارہُ کِرپا
کرِ کِرپا لیہُ اُبارے رام --

ਹਰਿ ਧਾਰਹੁ ਹਰਿ ਧਾਰਹੁ ਕਿਰਪਾ
ਕਰਿ ਕਿਰਪਾ ਲੇਹੁ ਉਬਾਰੇ ਰਾਮ ॥

ہم پاپی ہم پاپی نِرگُݨ
دِین تُمّہارے رام --
Page# [575]
ਹਮ ਪਾਪੀ ਹਮ ਪਾਪੀ ਨਿਰਗੁਣ
ਦੀਨ ਤੁਮ੍ਹਾਰੇ ਰਾਮ ॥

ہم پاپی نِرگُݨ دِین تُمّہارے
ہرِ دَییال سرݨائیا --

ਹਮ ਪਾਪੀ ਨਿਰਗੁਣ ਦੀਨ ਤੁਮ੍ਹਾਰੇ
ਹਰਿ ਦੈਆਲ ਸਰਣਾਇਆ ॥

تُو دُکھ بھنّجنُ سرب سُکھداتا ہم پاتھر ترے ترائِیا --	----	ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥
ستِگُر بھیٹِ رام رسُ پائِیا جن نانک نامِ اُدھارے --	----	ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥
ہرِ دھارہُ ہرِ دھارہُ کِرپا کرِ کِرپا لیہُ اُبارے رام --4--4--	----	ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥
وڈہنّس مہلا[1] 4 گھوڑِییا | محلا[1]-	----	ਵਡਹੰਸੁ ਮਹਲਾ ੪ ਘੋੜੀਆ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
دیہ تیجنِ جی رامِ اُپائِییا رام --	----	ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
دھنّ مانُس جنمُ پُنّنِ پائِییا رام --	----	ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
مانُس جنمُ وڈ پُنّنے پائِیا دیہ سُ کنّچن چنگڑِییا --	----	ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
گُرمُکھِ رنّگُ چلُولا پاوے ہرِ ہرِ ہرِ نو رنّگڑِییا --	----	ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ایہ دیہ سُ بانْکی جِتُ ہرِ جاپی ہرِ ہرِ نامِ سُہاوِییا --	----	ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
وڈبھاگی پائی نامُ سکھائی جن نانک رامِ اُپائِییا --1--	----	ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
دیہ پاوءُ جِینُ[1] بُجھ چنّگا رام -- | زِین[1]-	----	ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥

چڑ لنگھا جی بِکھمُ بھُئنگا رام --	----	ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥
بِکھمُ بھُئنّگا انت ترنّگا گُرمُکھِ پارِ لنگھائے --	----	ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥
ہرِ بوہِتھِ چڑِ وڈبھاگی لنگھے گُرُ کھیوٹُ سبدِ ترائے --	----	ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥
اندِنُ ہرِ رنگِ ہرِ گُنڑ گاوے ہرِ رنّگی ہرِ رنگا --	----	ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
جن نانک نربانڑ پدُ پائیا ہرِ اُتمُ ہرِ پدُ چنگا --2--	----	ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥
کڑییالُ مُکھے گُرِ گیانُ دِرڑائیا رام --	----	ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
تنِ پریمُ ہرِ چابکُ لائیا رام --	----	ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥
تنِ پریمُ ہرِ ہرِ لاءِ چابکُ منُ جنڑے گُرمُکھِ جیتیا --	----	ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥
اگھڑو گھڑاوے سبدُ پاوے اپِءُ ہرِ رسُ پیتیا --	----	ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥
سُنڑِ سروڑ بانڑی گُرِ وکھانڑی ہرِ رنگُ تُری چڑائیا --	----	ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥
مہا مارگُ پنتھُ بِکھڑا جن نانک پارِ لنگھائیا --3--	----	ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥

گھوڑی تیجنِ دیہ رامِ اُپائِیا رام --	----	ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
جِتُ ہرِ پرّبھُ جاپےَ سا دھنُ دھنّنُ تُکھائِیا رام --	----	ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
جِتُ ہرِ پرّبھُ جاپےَ سا دھنّنُ ساباسےَ دھُرِ پائِیا کِرتُ جُڑنّدا --	----	ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
چڑِ دیہڑِ گھوڑی بِکھمُ لگھاۓ مِلُ گُرمُکھِ پرمانّدا --	----	ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ہرِ ہرِ کاجُ رچائِیا پُورےَ مِلِ سنّت جنا جنّجِ آئی --	----	ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥
جن نانک ہرِ ورُ پائِیا منّگلُ مِلِ سنّت جنا وادھائی --4--1--5--	----	ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥
وڈہنّسُ مہلا[1] 4 -- | [1]محلا-	----	ਵਡਹੰਸੁ ਮਹਲਾ ੪ ॥
دیہ تیجنڑی ہرِ نو رنّگِیا رام --	----	ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥
گُر گِیانُ گُرُو ہرِ منّگِیا رام --	----	ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥
گِیان منّگی ہرِ کتھا چنّگی ہرِ نامُ گتِ مِتِ جائِنیا --	----	ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥
سبھُ جنمُ سپھلِءُ کِیا کرتےَ ہرِ رام نامِ وکھائِنیا --	Page# [576]	ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥

ہرِ رام نامُ سلاہِ[1] ہرِ پرّبھ ہرِ بھگتِ ہرِ جن منّگِیا ـــ | [1]سلاحِ۔	----	ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥
جنُ کہےَ نانکُ سُݨہُ سنّتہُ ہرِ بھگتِ گوِنّد چنّگِیا ـــ1ـــ	----	ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥
دیہ کنّچن جِینُ[1] سُوِنا رام ـــ | [1]زِینُ۔	----	ਦੇਹ ਕੰਚਨ ਜੀਨੁ ਸੁਵਿਨਾ ਰਾਮ ॥
جڑِ ہرِ ہرِ نامُ رتنّنا رام ـــ	----	ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥
جڑِ نام رتنُ گوِنّد پائِیا ہرِ ملے ہرِ گُݨ سُکھ گھݨے ـــ	----	ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥
گُر سبدُ پائِیا ہرِ نامُ دھِیائِیا وڈبھاگی ہرِ رنّگ ہرِ بݨے ـــ	----	ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥
ہرِ ملے سُیامی انّترجامی ہرِ نوتن ہرِ نو رنّگِیا ـــ	----	ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥
نانکُ وکھاݨےَ نامُ جاݨےَ ہرِ نامُ ہرِ پرّبھ منّگِیا ـــ2ـــ	----	ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥
کڑِییالُ مُکھے گُرِ انّکسُ پائِیا رام ـــ	----	ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥
منُ مَیگلُ گُر سبدِ وسِ آئِیا رام ـــ	----	ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥
منُ وسگتِ آئِیا پرم پدُ پائِیا سا دھن کنّتِ پِیاری ـــ	----	ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥

انّترِ پرّیمُ لگا ہرِ سیتی گھرِ سوہےَ ہرِ پرّبھ ناری --	----	ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥
ہرِ رنّگِ راتی سہجے ماتی ہرِ پرّبھُ ہرِ ہرِ پائِیا --	----	ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥
نانک جنُ ہرِ داسُ کہتُ ہےَ وڈبھاگی ہرِ ہرِ دھِیائِیا --3--	----	ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥
دیہ گھوڑی جی جِتُ ہرِ پائِیا رام --	----	ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥
مِلِ ستِگُر جی منّگلُ گائِیا رام --	----	ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥
ہرِ گاءِ منّگلُ رام ناما ہرِ سیو سیوک سیوکی --	----	ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥
پرّبھ جاءِ پاوےَ رنّگ مہلی[1] ہرِ رنّگُ ماݨےَ رنّگ کی -- | [1]محلی-	----	ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥
گُݨ رام گاۓ منِ سُبھاۓ ہرِ گُرمتی منِ دھِیائِیا --	----	ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥
جن نانک ہرِ کِرپا دھاری دیہ گھوڑی چڑِ ہرِ پائِیا --4--2--6--	----	ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥
راگُ وڈہنّسُ مہلا[1] 5 چھنّت گھرُ 4 | [1]محلا-	----	ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
گُرِ مِلِ لدھا جی رامُ پِیارا رام --	----	ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥

اِہُ تنُ منُ دِتڑا وارو وارا رام ۔۔	----	ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥
تنُ منُ دِتا بھوجلُ جِتا چُوکی کانْڑِ جمانْی ۔۔	----	ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥
استھِرُ تھِیا انّمرِتُ پِیِیا رہِیا آونْ جانْی ۔۔	----	ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥
سو گھرُ لدھا سہجِ سمدھا ہرِ کا نامُ ادھارا ۔۔	----	ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥
کہُ نانک سُکھِ مانْے رلِیا گُر پُورے کنّءُ نمسکارا ۔۔1۔۔	----	ਕਹੁ ਨਾਨਕ ਸੁਖਿ ਮਾਣੇ ਰਲੀਆ ਗੁਰ ਪੂਰੇ ਕੰਉ ਨਮਸਕਾਰਾ ॥੧॥
سُنْ سجنْ جی مَیڈڑے مِیتا رام ۔۔	----	ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥
گُرِ منّترُ سبدُ سچُ دِیتا رام ۔۔	----	ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥
سچُ سبدُ دھِیائِیا منّگلُ گائِیا چُوکے منہُ ادیسا ۔۔	----	ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥
سو پّربھُ پائِیا کتہِ ن جائِیا سدا سدا سنّگِ بَیسا ۔۔	----	ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥
پّربھ جی بھانْا سچا مانْا پّربھِ ہرِ دھنُ سہجے دِیتا ۔۔	----	ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥
کہُ نانک تِسُ جن بلِہاری تیرا دانُ سبھنی ہےَ لِیتا ۔۔2۔۔	----	ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥

ت ءُ بھاٹا تاں ترِپتِ اگھاۓ رام --	Page# [577]	ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥
مَنُ تھِیا ٹھنڈّھا سبھ ترِسن بُجھاۓ رام --	----	ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥
مَنُ تھِیا ٹھنڈّھا چُوکی ڈنّجھا پائِیا بہُتُ کھجانا[1] -- | [1]خزانا-	----	ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥
سِکھ سیوک سبھِ بھُنّچݨ لگے ہنّءُ ستگُر کےَ کُربانا[1] -- | [1]قُربانا-	----	ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥
نِربھءُ بھۓ کھسم[1] رنّگِ راتے جم کی ترّاس بُجھاۓ -- | [1]خصم-	----	ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥
نانک داسُ سدا سنّگِ سیوکُ تیری بھگتِ کرنّءُ لِو لاۓ --3--	----	ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥
پُوری آسا جی منسا میرے رام --	----	ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥
موہِ نِرگُݨ جیءُ سبھِ گُݨ تیرے رام --	----	ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥
سبھِ گُݨ تیرے ٹھاکُر میرے کِتُ مُکھِ تُدھُ سالاہی[1] -- | [1]سالاہی-	----	ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥
گُݨُ اوگُݨُ میرا کِچھُ ن بیچارِیا بکھسِ[1] لِیا کھِن ماہی -- | [1]بخش-	----	ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥

ن ءُ نِدھِ پائی وجی وادھائی واجے انہد تُورے --	----	ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥
کہُ نانک مےَ وَرُ گھرِ پائیا میرے لاتھے جی سگل وِسُورے --1--4--	----	ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
سلوکُ --	----	ਸਲੋਕੁ ॥
کِیا سُنِیدو کُوڑُ ونّجِن پونْ جھلارِیا --	----	ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥
نانک سُنِیئر تے پرواݨُ جو سُنِیدے سچُ دھݨی --1--	----	ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥
چھنّت --	----	ਛੰਤ ॥
تِن گھولِ گھُمائی جِن پرَبھُ سَروݨی سُݨِیا رام --	----	ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥
سے سہجِ سُہیلے جِن ہرِ ہرِ رسنا بھݨِیا رام --	----	ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥
سے سہجِ سُہیلے گُݨہ اموَلے جگت اُدھارݨ آئے --	----	ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥
بھےَ بوہِتھ ساگر پرَبھ چرݨا کیتے پارِ لگھائے --	----	ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥

جِن کنّ ءُ کرِپا کری میرے ٹھاکُرِ تِن کا لیکھا ن گِنڑیا ۔۔	----	ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
کہُ نانک تِسُ گھولِ گھُمائی جِنِ پرّبھُ سرّوڑٗی سُنڑیا ۔۔1۔۔	----	ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥
سلوکُ ۔۔	----	ਸਲੋਕੁ ॥
لوئِنڑ لوئی ڈِٹھ پِیاس ن بُجھےَ مُو گھنڑٗی ۔۔	----	ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
نانک سے اکھڑِییا بِئنّنِ جِنی ڈِسنّدو ما پِری ۔۔1۔۔	----	ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥
چھنّتُ ۔۔	----	ਛੰਤੁ ॥
جِنی ہرِ پرّبھُ ڈِٹھا تِن کُربانڑٗے[1] رام ۔۔ | [1]قُربانڑٗے۔	----	ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥
سے ساچی درگہ بھانڑٗے رام ۔۔	----	ਸੇ ਸਾਚੀ ਦਰਗਹ ਭਾਣੇ ਰਾਮ ॥
ٹھاکُرِ مانے سے پردھانے ہرِ سیتی رنّگِ راتے ۔۔	----	ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥
ہرِ رسہِ اگھائے سہجِ سمائے گھٹِ گھٹِ رمئِیا جاتے ۔۔	----	ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥
سیئی سجنڑ سنّت سے سُکھیۓ ٹھاکُر اپنڑٗے بھانڑٗے ۔۔	----	ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥

کہُ نانکُ جِن ہرِ پرّبھُ ڈِٹھا تِن کےَ سد کُربانڑےٓ[1] ــ2ــ	----	ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥
سلوکُ ــ	----	ਸਲੋਕੁ ॥
دیہ انّدھاری انّدھ سُنّجی نام وِہوُنڑیا ــ	----	ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥
نانکُ سپھل جنمّ جےَ گھٹِ وُٹھا سچُ دھنڑیٓ ــ1ــ	----	ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥
چھنّتُ ــ	----	ਛੰਤੁ ॥
تِن کھنّنیۓ ونّجاں جِن میرا ہرِ پرّبھُ ڈِیٹھا رام ــ	----	ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥
جن چاکھِ اگھانڑے ہرِ ہرِ انمّرِتُ میٹھا رام ــ	----	ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥
ہرِ منہِ میٹھا پرّبھُو تُوٹھا امِءُ وُوٹھا سُکھ بھۓ ــ	----	ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥
دُکھ ناس بھرم بِناس تن تے جپِ جگدِیس ایِسہ جےَ جۓ ــ	----	ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥
موہ رہت بِکار تھاکے پنّچ تے سنّگُ تُوٹا ــ	----	ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੁਟਾ ॥

[1] قُربانڑے۔

کہُ نانکُ تِن کھنّنیۓَ ونّجا جِن گھٹِ میرا ہرِ پڑبھُ وُوٹھا --3--	----	ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥
سلوکُ --	Page# [578]	ਸਲੋਕੁ ॥
جو لوڑِیدے رام سیوک سیئی کانڈھِیا --	----	ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥
نانک جاݨے ستِ سانئی سنّت ن باہرا --1--	----	ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥
چھنّتُ --	----	ਛੰਤੁ ॥
مِلِ جلُ جلہِ کھٹانا رام --	----	ਮਿਲਿ ਜਲੁ ਜਲਹਿ ਖਟਾਨਾ ਰਾਮ ॥
سنّگِ جوتی جوتِ مِلانا رام --	----	ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
سمّاءِ پُورن پُرکھ کرتے آپِ آپہِ جاݨیۓَ --	----	ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
تہ سُنّنِ سہجِ سمادھِ لاگی ایکُ ایکُ وکھاݨیۓَ --	----	ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
آپِ گُپتا آپِ مُکتا آپِ آپُ وکھانا --	----	ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
نانک بھرّم بھےَ گُݨ بِناسے مِلِ جلُ جلہِ کھٹانا --4--2--	----	ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥
وڈہنّسُ مہلا[1] 5 -- | محلا[1]-	----	ਵਡਹੰਸੁ ਮਹਲਾ ੫ ॥

پّربھ کرنْ کارنْ سمرتھا رام --	-----	ਪ੍ਰਭ ਕਰਣ ਕਾਰਣ ਸਮਰਥਾ ਰਾਮ ॥
رکھُ جگتُ سگل دے ہتھا رام --	-----	ਰਖੁ ਜਗਤੁ ਸਗਲ ਦੇ ਹਥਾ ਰਾਮ ॥
سمرتھ سرنْا جوگُ سُیامی کِرِپا نِدھِ سُکھداتا --	-----	ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥
ہنّءُ کُربانْی[1] داس تیرے جِنی ایکُ پچھاتا -- | [1]قُربانْی-	-----	ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥
ورنُ چِہنُ ن جاءِ لکھِیا کتھن تے اکتھا --	-----	ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥
بِنونّتِ نانکُ سُنْہُ بِنتی پّربھ کرنْ کارنْ سمرتھا --1--	-----	ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥
ایہِ جیء تیرے تُو کرتا رام --	-----	ਏਹਿ ਜੀਅ ਤੇਰੇ ਤੂ ਕਰਤਾ ਰਾਮ ॥
پّربھ دُوکھ درد بھّرم ہرتا رام --	-----	ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥
بھّرم دُوکھ درد نِوارِ کھِن مہِ رکھِ لیہُ دِین دَییالا --	-----	ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥
مات پِتا سُیامِ سجنْ سبھُ جگتُ بال گوپالا --	-----	ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥
جو سرنْ آوےَ گُنْ نِدھان پاوےَ سو بہُڑِ جنمِ ن مرتا --	-----	ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥

بِنونّتِ نانک داسُ تیرا سبھِ جیء تیرے تُو کرتا --2--	ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥
آٹھ پہر ہرِ دھیائیئے رام --	ਆਠ ਪਹਰ ਹਰਿ ਧਿਆਈਐ ਰਾਮ ॥
من اِچھڑا پھلُ پائیئے رام --	ਮਨ ਇਛਿਅੜਾ ਫਲੁ ਪਾਈਐ ਰਾਮ ॥
من اِچھ پائیئے پّربھُ دھیائیئے مِٹہِ جم کے ترّاسا --	ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥
گوبِدُ گائِیا سادھ سنگّائِیا بھئی پُورن آسا --	ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥
تجِ مانُ موہُ وِکار سگلے پّربھُو کےَ منِ بھائیئے --	ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥
بِنونّتِ نانک دِنسُ رَینٖی سدا ہرِ ہرِ دھیائیئے --3--	ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥
درِ واجہِ انہت واجے رام --	ਦਰਿ ਵਾਜਹਿ ਅਨਹਤ ਵਾਜੇ ਰਾਮ ॥
گھٹِ گھٹِ ہرِ گوبِنّدُ گاجے رام --	ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥
گووِد گاجے سدا بِراجے اگم اگوچرُ اُوچا --	ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥
گُݨ بیئنّت کِچھُ کہݨُ ن جائی کوءِ ن سکےَ پہُوچا --	ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੁਚਾ ॥

آپِ اُپاۓ آپِ پّرتِپالے جیء جنّت سبھِ ساجے --	----	ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥
بِنونّتِ نانکُ سُکھُ نامِ بھگتی دِرِ وجہِ انہد واجے --4--3--	----	ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥
راگُ وڈہنّسُ مہلا[1] 1 گھرُ 5 الاہُݨیا | [1]محلا-	----	ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دھنّنُ سِرنّدا سچا پاتِساہُ[1] جِنِ جگُ دھنّدھےَ لائِیا -- | [1]پاتِشاہُ-	----	ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥
مُہلتِ پُنی پائی بھری جانِیئڑا گھتِ چلائِیا --	----	ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥
جانی گھتِ چلائِیا لِکھِیا آئِیا رُنّنے وِیر سباۓ --	----	ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥
کانْئِیا ہنّس تھِیا ویچھوڑا جاں دِن پُنّنے میری ماۓ --	Page# [579]	ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥
جیہا لِکھِیا تیہا پائِیا جیہا پُربِ کمائِیا --	----	ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥
دھنّنُ سِرنّدا سچا پاتِساہُ[1] جِنِ جگُ دھنّدھےَ لائِیا --1-- | [1]پاتِشاہُ-	----	ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥

ساہِبُ[1] سِمرہُ میرے بھاءِیہو	----	ਸਾਹਿਬੁ ਸਿਮਰਹੁ ਮੇਰੇ ਭਾਈਹੋ
سبھنا ایہُ پِئِیاݨا ـ ـ | [1]صاحِبُ-		ਸਭਨਾ ਏਹੁ ਪਇਆਣਾ ॥
اتھےَ دھنّدھا کُوڑا چارِ دِہا	----	ਏਥੈ ਧੰਧਾ ਕੂੜਾ ਚਾਰਿ ਦਿਹਾ
آگےَ سرپر جاݨا ـ ـ		ਆਗੈ ਸਰਪਰ ਜਾਣਾ ॥
آگےَ سرپر جاݨا جِءُ مِہماݨا	----	ਆਗੈ ਸਰਪਰ ਜਾਣਾ ਜਿਉ ਮਿਹਮਾਣਾ
کاہے گاربُ کیجےَ ـ ـ		ਕਾਹੇ ਗਾਰਬੁ ਕੀਜੈ ॥
جِتُ سیوِئےَ درگہ سُکھُ پائِئےَ	----	ਜਿਤੁ ਸੇਵਿਐ ਦਰਗਹ ਸੁਖੁ ਪਾਈਐ
نامُ تسےَ کا لیجےَ ـ ـ		ਨਾਮੁ ਤਿਸੈ ਕਾ ਲੀਜੈ ॥
آگےَ ہُکمُ[1] ن چلےَ مُولے	----	ਆਗੈ ਹੁਕਮੁ ਨ ਚਲੈ ਮੂਲੇ
سِرِ سِرِ کِیا وِہاݨا ـ ـ | [1]حُکمُ-		ਸਿਰਿ ਸਿਰਿ ਕਿਆ ਵਿਹਾਣਾ ॥
ساہِبُ[1] سِمرِہُ میرے بھاءِیہو	----	ਸਾਹਿਬੁ ਸਿਮਰਿਹੁ ਮੇਰੇ ਭਾਈਹੋ
سبھنا اِہُ پِئِیاݨا ـ ـ2ـ ـ | [1]صاحِبُ-		ਸਭਨਾ ਇਹੁ ਪਇਆਣਾ ॥੨॥
جو تِسُ بھاوےَ سنّمّرتھ سو تھِیئےَ	----	ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ
ہِیلڑا ایہُ سنّسارو ـ ـ		ਹੀਲੜਾ ਏਹੁ ਸੰਸਾਰੋ ॥
جلِ تھلِ مہِیئلِ روِ رہِیا	----	ਜਲਿ ਥਲਿ ਮਹੀਅਲਿ ਰਵਿ ਰਹਿਆ
ساچڑا سِرجݨہارو ـ ـ		ਸਾਚੜਾ ਸਿਰਜਣਹਾਰੋ ॥
ساچا سِرجݨہارو الکھ اپارو	----	ਸਾਚਾ ਸਿਰਜਣਹਾਰੋ ਅਲਖ ਅਪਾਰੋ
تا کا انّتُ ن پائِیا ـ ـ		ਤਾ ਕਾ ਅੰਤੁ ਨ ਪਾਇਆ ॥

آئیا تِن کا سپھلُ بھئِیا ہےَ اِک مَن جِنی دھِیائِیا ۔۔	----	ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥
ڈھاہے ڈھاہِ اُسارے آپے ہُکمِ[1] سوارنْہارو ۔۔ | [1]حُکم۔	----	ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥
جو تِس بھاوے سمّرتھ سو تھیئےَ ہِیلڑا ایہُ سنْسارو ۔۔3۔۔	----	ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥
نانک رُنّا بابا جانْیئےَ جے رووے لاءِ پیارو ۔۔	----	ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
والیوے کارنْ بابا روئیےَ رووݨُ سگل بِکارو ۔۔	----	ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥
رووݨُ سگل بِکارو گاپھلُ[1] سنْسارو مائِیا کارنْ رووے ۔۔ | [1]غافل۔	----	ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
چنْگا منْدا کِچھُ سُوجھےَ ناہی اِہُ تنُ ایوے کھووے ۔۔	----	ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥
اَیتھےَ آئِیا سبھُ کو جاسی کُوڑِ کرہُ اہنْکارو ۔۔	----	ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥
نانک رُنّا بابا جانْیئےَ جے رووے لاءِ پیارو ۔۔4۔۔1۔۔	----	ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
وڈہنْسُ مہلا[1] 1 ۔۔ | [1]محلا۔	----	ਵਡਹੰਸੁ ਮਹਲਾ ੧ ॥

آوہُ مِلہُ سہیلِیہو سچڑا نامُ لئِیہاں ۔۔	----	ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥
رووہ بِرہا تن کا آپڑا ساہِبُ[1] سنّمھالِیہاں ۔۔ | صاحِبُ[1]۔	----	ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਾਲੇਹਾਂ ॥
ساہِبُ[1] سمّھالِہ پنّتھُ نِہالِہ اسا بھِ اوتھےَ جاڑا ۔۔ | صاحِبُ[1]۔	----	ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥
جِس کا کِیا تِن ہی لِیا ہوِیا تِسےَ کا بھاڑا ۔۔	----	ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥
جو تِنِ کرِ پائِیا سُ آگےَ آئِیا اسی کِ ہُکمُ[1] کریہا ۔۔ | حُکمُ[1]۔	----	ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥
آوہُ مِلہُ سہیلِیہو سچڑا نامُ لئِیہا ۔۔1۔۔	----	ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥
مرڑُ ن منّدا لوکا آکھیِئےَ جے مرِ جاڑےَ اَیسا کوءِ ۔۔	----	ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
سیوِہُ ساہِبُ[1] سنّمرتھُ آپڑا پنّتھُ سُہیلا آگےَ ہوءِ ۔۔ | صاحِبُ[1]۔	----	ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥
پنّتھِ سُہیلےَ جاوہُ تاں پھلُ پاوہُ آگےَ ملےَ وڈائی ۔۔	----	ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥

بھیٹے سِ ءُ جاوہُ سچِ سماوہُ تاں پتِ لکھےَ پائی ـ ـ	----	ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥
مہلی[1] جاءِ پاوہُ کھسمےَ[2] بھاوہُ رنّگ سِ ءُ رلِیا مانڑئےَ ـ ـ | [1]محلی۔ [2]خصمےَ۔	----	ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥
مرنڑُ ن منّدا لوکا آکھیئےَ جے کوئی مرِ جانڑئےَ ـ ـ 2 ـ ـ	----	ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥
مرنڑُ مُنڑسا سُورِیا ہکُ[1] ہےَ جو ہوءِ مرنِ پروانڑو ـ ـ | [1]حقُ۔	----	ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
سُورے سیئی آگےَ آکھیئہِ درگہ پاوہِ ساچی مانڑو ـ ـ	----	ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
درگہ مانڑُ پاوہِ پتِ سِ ءُ جاوہِ آگےَ دُوکھُ ن لاگےَ ـ ـ	Page# [580]	ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥
کرِ ایکُ دھِیاوہِ تاں پھلُ پاوہِ جِتُ سیوِئےَ بھ ءُ بھاگےَ ـ ـ	----	ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥
اُوچا نہی کہنڑا من مہِ رہنڑا آپے جانڑئےَ جانڑو ـ ـ	----	ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥
مرنڑُ مُنڑساں سُورِیا ہکُ[1] ہےَ جو ہوءِ مرہِ پروانڑو ـ ـ 3 ـ ـ | [1]حقُ۔	----	ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥

نانک کِس نو بابا روئیۓ باجی[1] ہےَ اِہُ سنّسارو ـ ـ | [1]بازی-	----	ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥
کِیتا وکھےَ ساہِبُ[1] آپݨا کُدرتِ[2] کرے بِیچارو ـ ـ | [1]صاحِبُ- [2]قُدرتِ-	----	ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥
کُدرتِ[1] بِیچارے دھارݨ دھارے جِن کِیا سو جاݨےَ ـ ـ | [1]قُدرتِ-	----	ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥
آپے وکھےَ آپے بُوجھےَ آپے ہُکم[1] پچھاݨےَ ـ ـ | [1]حُکم-	----	ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥
جِن کِچھُ کِیا سوئی جاݨےَ تا کا رُوپُ اپارو ـ ـ	----	ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥
نانک کِس نو بابا روئیۓ باجی[1] ہےَ اِہُ سنّسارو ـ ـ4ـ ـ2ـ ـ | [1]بازی-	----	ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥
وڈہنّسُ مہلا[1] 1 دکھݨی ـ ـ | [1]محلا-	----	ਵਡਹੰਸੁ ਮਹਲਾ ੧ ਦਖਣੀ ॥
سچُ سِرنّدا سچا جاݨیۓ سچڑا پرودگارو ـ ـ	----	ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥
جِن آپینےَ آپُ ساجِیا سچڑا الکھ اپارو ـ ـ	----	ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥

دُءِ پُڑ جوڑِ وِچھوڑِئُن گُر بِنُ گھورُ انّدھارو --	----	ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥
سُورج چنّدُ سِرجِئُن اِہنِس چلتُ وِیچارو --1--	----	ਸੂਰਜ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥
سچڑا ساہِبُ[1] سچُ تُو سچڑا دیہِپیارو -- رہاءُ -- | [1]صاحِبُ-	----	ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥
تُدھُ سِرجی میدنی دُکھُ سُکھُ دیوݨہارو --	----	ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥
ناری پُرکھ سِرجِۓَ بِکھُ مائِیا موہُپِیارو --	----	ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥
کھاݨی باݨی تیرِییا دیہِ جِیا آدھارو --	----	ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥
کُدرتِ[1] تکھتُ[2] رچائِیا سچِ نِبیڑݨہارو --2-- | [1]قُدرتِ- [2]تختُ-	----	ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥
آواگوݨُ سِرجِیا تُو تھِرُ کرݨَیہارو --	----	ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥
جنّمݨُ مرݨا آءِ گِئیا بدھِکُ جیءُ بِکارو --	----	ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥

بھُوڈڑے نامُ وِسارِیا بُوڈڑے کِیا تِسُ چارو ـ ـ	ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥
گُݨ چھوڈِ بِکھُ لدِیا اوگُݨ کا وݨجارو ـ ـ3ـ ـ	ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥
سدڑے[1] آئے تِنا جانِیا ہُکمِ[2] سچے کرتارو ـ ـ | [1]صدڑے۔ [2]حُکمِ۔	ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥
ناری پُرکھ وِچھُنّنِیا وِچھُڑِیا میلݨہارو ـ ـ	ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥
رُوپُ ن جاݨے سوہݨیئے ہُکمِ[1] بدھی سِرِ کارو ـ ـ | [1]حُکمِ۔	ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥
بالك بِردھِ ن جاݨنی توڑنِ ہیتُ پِیارو ـ ـ4ـ ـ	ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥
نءُ دِرِ ٹھاکے ہُکمِ[1] سچے ہنّسُ گِئیا گَیݨارے ـ ـ | [1]حُکمِ۔	ਨਉ ਦਰਿ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥
سا دھن چھُٹی مُٹھی جھُوٹھِ وِدھݨِیا مِرتکڑا انّگنڑے بارے ـ ـ	ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥
سُرتِ مُئی مرُ مائیۓ مہل[1] رُنّنی در بارے ـ ـ | [1]محل۔	ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥

روووہ کنّت مہیلیہو سچے کے گُنڑ سارے --5--	----	ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥
جلِ ملِ جانی ناوالیا کپڑِ پٹِ انّبارے --	----	ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥
واجے وجے سچی باڑنیا پنّچ مُئے منُ مارے --	----	ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥
جانی وِچھنّڑے میرا مرنڑُ بھِئیا دھرِگُ جیونڑُ سنّسارے --	----	ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥
جیوتُ مرے سُ جاڑنیئے پرِ سچڑے ہیتِ پیارے --6--	----	ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥
تُسی روووہ رووڑ آئیہو جھوٹھِ مُٹھی سنّسارے --	----	ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥
ہءُ مُٹھڑی دھنّدھے دھاوِڑیا پرِ چھوڈِئڑی وِدھنڑکارے --	----	ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥
گھرِ گھرِ کنّتُ مہیلیا رُوڑے ہیتِ پیارے --	Page# [581]	ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥
مے پرِ سچُ سلاہنڑا[1] ہءُ رہسِئڑی نامِ بھتارے --7--	----	ਮੈ ਪਿਰੁ ਸਚੁ ਸਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥

[1]سلاحنڑا۔

گُرِ ملِۓ ویسُ پلٹِیا سا دھن سچُ سِیگارو ۔۔	----	ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥
آوہُ مِلہُ سہیلِیہو سِمرہُ سِرجنہارو ۔۔	----	ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥
بئیئرِ نامِ سوہاگݨی[1] سچُ سوارݨہارو ۔۔ | [1]سوہاگݨی۔	----	ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥
گاوہُ گیتُ ن بِرہڑا نانکؔ برّہم بیچارو ۔۔8۔۔3۔۔	----	ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥
وڈہنّسُ مہلا[1] 1 ۔۔ | [1]محلا۔	----	ਵਡਹੰਸੁ ਮਹਲਾ ੧ ॥
جِنِ جگُ سِرجِ سمائِیا سو ساہِبُ[1] کُدرتِ[2] جاݨووا ۔۔ | [1]صاحِبُ۔ [2]قُدرتِ۔	----	ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥
سچڑا دُورِ ن بھالیۓ گھٹِ گھٹِ سبدُ پچھاݨووا ۔۔	----	ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥
سچُ سبدُ پچھاݨہُ دُورِ ن جاݨہُ جِنِ ایہ رچنا راچی ۔۔	----	ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥
نامُ دھِیاۓ تا سُکھُ پاۓ بِنُ ناوَے پِڑ کاچی ۔۔	----	ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥
جِنِ تھاپی بِدھِ جاݨَے سوئی کِیا کو کہَے وکھاݨو ۔۔	----	ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥

جِنِ جگُ تھاپِ وتائِیا جالوٗ[1] سو ساہِبُ[2] پروانُو --1-- | [1]جالو- [2]صاحِب-	----	ਜਿਨਿ ਜਗੁ ਥਾਪਿ ਵਤਾਇਆ ਜਾਲੋ ਸੋ ਸਾਹਿਬੁ ਪਰਵਾਣੋ ॥੧॥
بابا آئِیا ہے اُٹھِ چلنٔا ادھ پنّدھے ہے سنّسارووا --	----	ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥
سِرِ سِرِ سچڑے لِکھِیا دُکھُ سُکھُ پُربِ وِیچارووا --	----	ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥
دُکھُ سُکھُ دِییا جیہا کِیا سو نِبہے جی ء نالے --	----	ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥
جیہے کرم کرائے کرتا دُوجی کار ن بھالے --	----	ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥
آپِ نِرالمُ دھندھے بادھی کرِ ہُکمُ[1] چھڈاوݨہارو -- | [1]حُکم-	----	ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥
اج کلِ کردِیا کالُ بِیاپے دُوجے بھائِ وِکارو --2--	----	ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥
جم مارگ پنّتھُ ن سُجھئی اُجھڑُ اندھ گُبارووا[1] -- | [1]غُبارووا-	----	ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥
نا جلُ لیپھ[1] تُلائِییا نا بھوجن پرکارووا -- | [1]لیف-	----	ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥

بھوجن بھاءُ ن ٹھنّڈھا پانْی نا کاپڑُ سِیگارو ــــ	----	ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥
گلِ سنّگلُ سِرِ مارے اُوبھَو نا دِسےَ گھر بارو ــــ	----	ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥
اِب کے راہے جنّمنِ ناہی پچھُتانْے سِرِ بھارو ــــ	----	ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥
بِنُ ساچے کو بیلی ناہی ساچا ایہُ بیچارو ــــ3ــــ	----	ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥
بابا روۄہِ روہِ سُ جانْیئہِ مِلِ روۄےَ گُنْ ساریوا ــــ	----	ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥
روۄےَ مائِیا مُٹھڑی دھنّدھڑا روۄنْہاریوا ــــ	----	ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥
دھنّدھا روۄےَ مَیلُ ن دھوۄےَ سُپننّترُ سنّسارو ــــ	----	ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥
جِءُ باجِیگرُ[1] بھرمےَ بھُولےَ جھُوٹھِ مُٹھی اہنّکارو ــــ	----	ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥
آپے مارگِ پاوݨہارا آپے کرم کمائے ــــ	----	ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥

[1] بازِیگرُ۔

نامِ رتے گرِ پُورےَ راکھے نانکؔ سہجِ سُبھائے ـ ـ4ـ ـ4ـ ـ	----	ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥
وڈہنّس مہلا[1] 1 ـ ـ | [1]محلا ـ	----	ਵਡਹੰਸੁ ਮਹਲਾ ੧ ॥
بابا آئِیا ہےَ اُٹھِ چلنٹا اِہُ جگُ جھُوٹھُ پساروا ـ ـ	----	ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥
سچا گھرُ سچڑےَ سیوِیۓَ سچُ کھرا سچِیاروا ـ ـ	----	ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
کُوڑِ لبِ جاں تھاءِ ن پاسی اگےَ لہےَ ن ٹھائو ـ ـ	----	ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥
انّترِ آءُ ن بَیسہُ کہِیۓَ جِءُ سُنّجےَ گھرِ کائو ـ ـ	----	ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥
جنّمنُ مرنٹُ وڈا ویچھوڑا بنسےَ جگُ سبائے ـ ـ	----	ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥
لبِ دھنّدھےَ مائِیا جگتُ بھُلائِیا کالُ کھڑا رُوِیائے ـ ـ1ـ ـ	----	ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥
بابا آوہُ بھائِیہو گلِ مِلہ مِلِ مِلِ دیہ آسِیسا ہے ـ ـ	----	ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥
بابا سچڑا میلُ ن چُکئی پرِّیتم کِیا دیہ اسِیسا ہے ـ ـ	Page# [582]	ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥

آسیسا دیوہو بھگتِ کریوہو
مِلیا کا کِیا میلو ــ

ਆਸੀਸਾ ਦੇਵਹੋ ਭਗਤਿ ਕਰੇਵਹੋ
ਮਿਲਿਆ ਕਾ ਕਿਆ ਮੇਲੋ ॥

اِکِ بھُولے ناوہُ تھیہہُ تھاوہُ
گُر سبدی سچُ کھیلو ــ

ਇਕਿ ਭੂਲੇ ਨਾਵਹੁ ਥੇਹਹੁ ਥਾਵਹੁ
ਗੁਰ ਸਬਦੀ ਸਚੁ ਖੇਲੋ ॥

جم مارگِ نہی جاݨا سبدِ سماݨا
جُگِ جُگِ ساچے وسے ــ

ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ
ਜੁਗਿ ਜੁਗਿ ਸਾਚੈ ਵੇਸੇ ॥

ساجن سَینڑ مِلہُ سنّجوگی
گُر مِلِ کھولے پھاسے ــ2ــ

ਸਾਜਨ ਸੈਣ ਮਿਲਹੁ ਸੰਜੋਗੀ
ਗੁਰ ਮਿਲਿ ਖੋਲੇ ਫਾਸੇ ॥੨॥

بابا ناںگڑا آئیا جگ مہِ
دُکھُ سُکھُ لیکھُ لِکھائیا ــ

ਬਾਬਾ ਨਾਂਗੜਾ ਆਇਆ ਜਗ ਮਹਿ
ਦੁਖੁ ਸੁਖੁ ਲੇਖੁ ਲਿਖਾਇਆ ॥

لِکھِیڑا ساہا نا ٹلےَ
جیہڑا پُربِ کمائیا ــ

ਲਿਖਿਅੜਾ ਸਾਹਾ ਨਾ ਟਲੈ
ਜੇਹੜਾ ਪੁਰਬਿ ਕਮਾਇਆ ॥

بہِ ساچےَ لِکھیا انّمرِتُ بِکھیا
جِتُ لائیا تِتُ لاگا ــ

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ
ਜਿਤੁ ਲਾਇਆ ਤਿਤੁ ਲਾਗਾ ॥

کامݨیاری کامݨ پائے
بہُ رنّگی گلِ تاگا ــ

ਕਾਮਣਿਆਰੀ ਕਾਮਣ ਪਾਏ
ਬਹੁ ਰੰਗੀ ਗਲਿ ਤਾਗਾ ॥

ہوچھی متِ بھئیا منُ ہوچھا
گُڑُ سا مکھی کھائیا ــ

ਹੋਛੀ ਮਤਿ ਭਇਆ ਮਨੁ ਹੋਛਾ
ਗੁੜੁ ਸਾ ਮਖੀ ਖਾਇਆ ॥

ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥	----	نا مرجادُ آئیا کلِ بھیترِ ناںگو بنّدھِ چلائیا --3--
ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥	----	بابا رووہُ جے کسَے رووݨا جانیئڑا بنّدھِ پٹھائیا ہے --
ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥	----	لِکھِئڑا لیکھُ ن میٹیئَے درِ ہاکارڑا آئیا ہے --
ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥	----	ہاکارا آئیا جا تِسُ بھائیا رُنّنے رووݨہارے --
ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥	----	پُت بھائی بھاتیجے رووہِ پِرّیتم اتِ پیارے --
ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥	----	بھےَ رووے گُݨ سارِ سمالے کو مرےَ ن مُئیا نالے --
ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥	----	نانک جُگِ جُگِ جاݨ سِجاݨا رووہِ سچُ سمالے --4--5--
ਵਡਹੰਸੁ ਮਹਲਾ ੩ ਮਹਲਾ ਤੀਜਾ	----	وڈہنّسُ مہلا[1] 3 مہلا[2] تیجا | [1]محلا- [2]محلا-
ੴ ਸਤਿਗੁਰ ਪ੍ਰਸਾਦਿ ॥	----	ੴ ستِگُر پرّسادِ --
ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥	----	پرّبھُ سچڑا ہرِ سالاہیئے[1] کارجُ سبھُ کِچھُ کرݨے جوگُ -- | [1]سالاحیئے-

سا دھن رنّڈ ن کبہُو بَیسئی نا کدے ہووےَ سوگُ --	----	ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥
نا کدے ہووےَ سوگُ اندِنُ رس بھوگ سا دھن مہلِ[1] سمائݨی -- | [1]محلِ-	----	ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥
جِنِ پرِّءُ جاتا کرم بِدھاتا بولے انمّرِت باݨی --	----	ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
گُݨونّتِیا گُݨ سارِہ اپݨے کنّت سمالہِ نا کدے لگےَ وِجوگو --	----	ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥
سچڑا پِرُ سالاہیئےَ[1] سبھُ کِچھُ کرݨےَ جوگو --1-- | [1]سالاحیئےَ-	----	ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
سچڑا ساہِبُ[1] سبدِ پچھاݨیئےَ آپے لئے مِلائے -- | [1]صاحِبُ-	----	ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥
سا دھن پرِّء کےَ رنّگِ رتی وِچہُ آپُ گوائے --	----	ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥
وِچہُ آپُ گوائے پھِرِ کالُ ن کھائے گُرمُکھِ ایکو جاتا --	----	ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥
کامݨِ اِچھ پُنّنی انتّرِ بھِنّنی مِلِیا جگجیونُ داتا --	----	ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥

سبد رنّگِ راتی جوبنِ ماتی
پِر کے انّکِ سماۓ --

ਸਬਦ ਰੰਗਿ ਰਾਤੀ ਜੋਬਨਿ ਮਾਤੀ
ਪਿਰ ਕੈ ਅੰਕਿ ਸਮਾਏ ॥

سچڑا ساہِبُ[1] سبدِ پچھانِیۓ
آپے لۓ مِلاۓ --2-- | [1]صاحِبُ-

ਸਚੜਾ ਸਾਹਿਬੁ ਸਬਦਿ ਪਛਾਣੀਐ
ਆਪੇ ਲਏ ਮਿਲਾਏ ॥੨॥

جِنی آپنا کنّتُ پچھاݨِیا
ہءُ تِن پُوچھءُ سنّتا جاۓ --

ਜਿਨੀ ਆਪਣਾ ਕੰਤੁ ਪਛਾਣਿਆ
ਹਉ ਤਿਨ ਪੂਛਉ ਸੰਤਾ ਜਾਏ ॥

آپُ چھوڈِ سیوا کری
پِرُ سچڑا ملےَ سہجِ سُبھاۓ --

ਆਪੁ ਛੋਡਿ ਸੇਵਾ ਕਰੀ
ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥

پِرُ سچا ملےَ آۓ ساچُ کماۓ
ساچِ سبدِ دھن راتی --
Page# [583]
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ
ਸਾਚਿ ਸਬਦਿ ਧਨ ਰਾਤੀ ॥

کدے ن رانڈ سدا سوہاگݨِ
انّترِ سہج سمادھی --

ਕਦੇ ਨ ਰਾਂਡ ਸਦਾ ਸੋਹਾਗਣਿ
ਅੰਤਰਿ ਸਹਜ ਸਮਾਧੀ ॥

پِرُ رہِیا بھرپُورے ویکھُ ہدُورے[1]
رنّگُ ماݨے سہجِ سُبھاۓ -- | [1]حدُورے-

ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ
ਰੰਗੁ ਮਾਣੇ ਸਹਜਿ ਸੁਭਾਏ ॥

جِنی آپنا کنّتُ پچھاݨِیا
ہءُ تِن پُوچھءُ سنّتا جاۓ --3--

ਜਿਨੀ ਆਪਣਾ ਕੰਤੁ ਪਛਾਣਿਆ
ਹਉ ਤਿਨ ਪੂਛਉ ਸੰਤਾ ਜਾਏ ॥੩॥

پِرہُ وِچھُنّنِیا بھی مِلہ
جے ستِگُر لاگہ ساچے پاۓ --

ਪਿਰਹੁ ਵਿਛੁੰਨੀਆ ਭੀ ਮਿਲਹ
ਜੇ ਸਤਿਗੁਰ ਲਾਗਹ ਸਾਚੇ ਪਾਏ ॥

ستگُر سدا دئِیالُ ہے اوگُݨ سبدِ جلاۓ --	----	ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
اَئُگݨ سبدِ جلاۓ دُوجا بھاءُ گواۓ سچے ہی سچِ راتی --	----	ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
سچےَ سبدِ سدا سُکھُ پائِیا ہئُمےَ گئی بھراتی --	----	ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
پِرُ نِرمائِلُ سدا سُکھداتا نانک سبدِ مِلاۓ --	----	ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
پِرہُ وِچھُنّیا بھی مِلہ جے ستگُر لاگہ ساچے پاۓ --4--1--	----	ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
وڈہنّسُ مہلا [1] 3 -- | محلا[1]	----	ਵਡਹੰਸੁ ਮਹਲਾ ੩ ॥
سُݨئِہ کنّت مہیلِیہو پِرُ سیوہُ سبدِ وِیچارِ --	----	ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਹੁ ਸਬਦਿ ਵੀਚਾਰਿ ॥
اوگݨوَنّتی پِرُ ن جاݨئی مُٹھی روۓَ کنّت وِسارِ --	----	ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥
روۓَ کنّت سمّالِ سدا گُݨ سارِ نا پِرُ مرےَ ن جاۓ --	----	ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥
گُرمُکھِ جاتا سبدِ پچھاتا ساچےَ پرّیمِ سماۓ --	----	ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥

جِنِ اپݨا پِرُ نہی جاتا کرم بِدھاتا کُوڑِ مُٹھی کُوڑِیارے --	----	ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥
سُݨِئہُ کنّت مہیلِیہو پِرُ سیوِہُ سبدِ وِیچارے --1--	----	ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
سبھُ جگُ آپِ اُپائِئونُ آوݨُ جاݨُ سنّسارا --	----	ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
مائِیا موہُ کھُیائِئنُ مرِ جنّمےَ وارو وارا --	----	ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
مرِ جنّمےَ وارو وارا ودھہِ بِکارا گِیان وِہُوݨی مُوٹھی --	----	ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
بِنُ سبدےَ پِرُ ن پائِئو جنمُ گوائِئو رووےَ اوگُݨِیاری جھُوٹھی --	----	ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
پِرُ جگجِیونُ کِس نو روئِئےَ رووےَ کنّتُ وِسارے --	----	ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
سبھُ جگُ آپِ اُپائِئونُ آوݨُ جاݨُ سنّسارے --2--	----	ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥
سو پِرُ سچا سد ہی ساچا ہے نا اوہُ مرےَ ن جائے --	----	ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥

بھُولی پھِرے دھن اِیاݨیا رنّڈ بَیٹھی دُوجے بھائے --	ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥
رنّڈ بَیٹھی دُوجے بھائے مائِیا موہِ دُکھُ پائے آو گھٹے تنُ چھیجے --	ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥
جو کِچھُ آئِیا سبھُ کِچھُ جاسی دُکھُ لاگا بھاءِ دُوجے --	ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥
جمکالُ ن سُوجھے مائِیا جگُ لُوجھے لبِ لوبھِ چِتُ لائے --	ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥
سو پِرُ ساچا سد ہی ساچا نا اوہُ مرے ن جائے --3--	ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥
اِکِ رووہِ پِرہِ وِچھُنّیا انّدھی نا جاݨے پِرُ نالے --	ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
گُر پرسادی ساچا پِرُ ملے انّترِ سدا سمالے --	ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥
پِرُ انّترِ سمالے سدا ہے نالے منمُکھِ جاتا دُورے --	ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥
اِہُ تنُ رُلے رُلائِیا کامِ ن آئِیا جِنِ کھسمُ[1] ن جاتا ہدُورے[2] -- | [1]خصمُ-	ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥

[2]حدُورے-

نانک سا دھن ملےَ مِلائی پِرُ انتَرِ سدا سمالے --	----	ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥
اِکِ روۄہِ پِرہ وِچھُنّنِیا اَندھی ن جانےَ پِرُ ہے نالے	Page# [584]	ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥
--2--4--		
وڈہنّس م: 3 --	----	ਵਡਹੰਸੁ ਮਃ ੩ ॥
روۄہِ پِرہ وِچھُنّنِیا مےَ پِرُ سچڑا ہے سدا نالے --	----	ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥
جِنی چلݨُ سہی[1] جاݨِیا ستِگُرُ سیوہِ نامُ سمالے -- | [1]صہی-	----	ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥
سدا نامُ سمالے ستِگُرُ ہےَ نالے ستِگُرُ سیوِ سُکھُ پائِیا --	----	ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥
سبدے کالُ مارِ سچُ اُرِ دھارِ پھِرِ آوݨ جاݨُ ن ہوئِیا --	----	ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥
سچا ساہِبُ[1] سچی نائی وکھے ندرِ نِہالے -- | [1]صاحبُ-	----	ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥
روۄہِ پِرہُ وِچھُنّنِیا مےَ پِرُ سچڑا ہے سدا نالے --1--	----	ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥

پّربھُ میرا ساہِبُ[1] سبھ دُوہ اُوچا ہے کِو مِلاں پّرِیتم پِیارے -- | [1]صاحِبُ-	----	ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥
ستِگُرِ میلی تاں سہجِ مِلی پِرُ راکھِیا اُر دھارے --	----	ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥
سدا اُر دھارے نیہُ نالِ پِیارے ستِگُر تے پِرُ دِسےَ --	----	ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥
مائِیا موہ کا کچا چولا تِتُ پیَدھےَ پگُ کھِسےَ --	----	ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥
پِر رنّگِ راتا سو سچا چولا تِتُ پیَدھےَ تِکھا نِوارے --	----	ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥
پّربھُ میرا ساہِبُ[1] سبھ دُوہ اُوچا ہے کِءُ مِلا پّرِیتم پِیارے --2-- | [1]صاحِبُ-	----	ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥
مےَ پّربھُ سچُ پچھانِیا ہور بھُولی اوگݨِیارے --	----	ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥
مےَ سدا راوے پِرُ آپݨا سچڑےَ سبدِ وِچارے --	----	ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥
سچےَ سبدِ وِچارے رنّگِ راتی نارے مِلِ ستِگُر پّرِیتمُ پائِیا --	----	ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥

انترِ رنگ راتی سہجے ماتی گئیا دُسمن دُوکھ سبائیا --	----	ਅੰਤਰਿ ਰੰਗ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥
اپنے گُر کنّ ءُ تنُ منُ دِجے تاں منُ بھجے ترِسنا دُوکھ نِوارے --	----	ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥
مےَ پِرُ سچُ پچھاݨیا ہور بھُولی اوگݨیارے --3--	----	ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥
سچڑےَ آپِ جگتُ اُپائیا گُر بِنُ گھور اندھارو --	----	ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥
آپِ مِلائے آپِ ملےَ آپے دےءِ پیارو --	----	ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥
آپے دےءِ پیارو سہجِ واپارو گُرمُکھِ جنمُ سوارے --	----	ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥
دھنُ جگ مہِ آئیا آپُ گوائیا دِرِ ساچےَ سچیارو --	----	ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥
گیانِ رتنِ گھٹِ چانݨُ ہویا نانک نام پیارو --	----	ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥
سچڑےَ آپِ جگتُ اُپائیا گُر بِنُ گھور اندھارو --4--3--	----	ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥
وڈہنّس مہلا[1] 3 -- | محلا[1]	----	ਵਡਹੰਸੁ ਮਹਲਾ ੩ ॥

اِہ سرِیرُ ججری ہےَ اِسُ نو جرُ پہُچےَ آئے --	----	ਇਹੁ ਸਰੀਰੁ ਜਜਰੀ ਹੈ ਇਸੁ ਨੋ ਜਰੁ ਪਹੁਚੈ ਆਏ ॥
گُرِ راکھے سے اُبرے ہورُ مرِ جنّمےَ آوے جائے --	----	ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥
ہورِ مرِ جنّمہِ آوہِ جاوہِ انْتِ گئے پچھُتاوہِ بِنُ ناوے سُکھُ ن ہوئی --	----	ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥
اَیتھےَ کماوے سو پھلُ پاوے منمُکھِ ہےَ پتِ کھوئی --	----	ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
جم پُرِ گھور انّدھارُ مہا گُبارُ[1] نا تتھےَ بھَینڑ ن بھائی -- | [1]غُبارُ	----	ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥
اِہ سرِیرُ ججری ہےَ اِس نو جرُ پہُچےَ آئی --1--	----	ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥
کائِیا کنّچنُ تاں تھیٖئےَ جاں ستِگُرُ لئے مِلائے --	----	ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥
بھرمُ مائِیا وِچہُ کٹیٖئےَ سچڑے نامِ سمائے --	----	ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥
سچےَ نامِ سمائے ہرِ گُنڑ گائے مِلِ پرِیتم سُکھُ پائے --	Page# [585]	ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥

ਸਦਾ ਅਨੰਦਿ ਰਹੈ ਦਿਨੁ ਰਾਤੀ
ਵਿਚਹੁ ਹੰਉਮੈ ਜਾਏ ॥

سدا انّدِ رہےَ دِنُ راتی
وِچہُ ہنّئُمےَ جاۓ --

ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ
ਤਿਨ ਕੈ ਹੰਉ ਲਾਗਉ ਪਾਏ ॥

جِنی پُرکھی ہرِ نامِ چِتُ لائِیا
تِن کےَ ہنّءُ لاگءُ پاۓ --

ਕਾਂਇਆ ਕੰਚਨੁ ਤਾਂ ਥੀਐ
ਜਾ ਸਤਿਗੁਰੁ ਲਏ ਮਿਲਾਏ ॥੨॥

کانْئِیا کنّچنُ تاں تھیِئےَ
جا ستِگُرُ لۓ مِلاۓ --2--

ਸੋ ਸਚਾ ਸਚੁ ਸਲਾਹੀਐ
ਜੇ ਸਤਿਗੁਰੁ ਦੇਇ ਬੁਝਾਏ ॥

سو سچا سچُ سلاہیِئےَ[1]
جے ستِگُرُ دےءِ بُجھاۓ -- | [1]سلاحیۓ۔

ਬਿਨੁ ਸਤਿਗੁਰ ਭਰਮਿ ਭੁਲਾਣੀਆ
ਕਿਆ ਮੁਹੁ ਦੇਸਨਿ ਆਗੈ ਜਾਏ ॥

بِنُ ستِگر بھرمِ بھُلائِڑیا
کِیا مُہُ دیسنِ آگےَ جاۓ --

ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ
ਦੁਖੋ ਦੁਖੁ ਕਮਾਏ ॥

کِیا دینِ مُہُ جاۓ اوگُنِ پچھُتاۓ
دُکھو دُکھُ کماۓ --

ਨਾਮਿ ਰਤੀਆ ਸੇ ਰੰਗਿ ਚਲੂਲਾ
ਪਿਰ ਕੈ ਅੰਕਿ ਸਮਾਏ ॥

نامِ رتِیا سے رنّگِ چلُولا
پِر کےَ انّکِ سماۓ --

ਤਿਸੁ ਜੇਵਡ ਅਵਰੁ ਨ ਸੂਝਈ
ਕਿਸੁ ਆਗੈ ਕਹੀਐ ਜਾਏ ॥

تِسُ جیوڈ اورُ ن سُوجھئی
کِسُ آگےَ کہِیئےَ جاۓ --

ਸੋ ਸਚਾ ਸਚੁ ਸਲਾਹੀਐ
ਜੇ ਸਤਿਗੁਰੁ ਦੇਇ ਬੁਝਾਏ ॥੩॥

سو سچا سچُ سلاہیِئےَ[1]
جے ستِگُرُ دےءِ بُجھاۓ --3-- |

[1]سلاحیۓ۔

جِنی سچڑا سچُ سلاہِیا[1] ہنّ ءُ تِن لاگ ءُ پاۓ ـ ـ ـ | [1]سلاحِیا ـ	----	ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥
سے جن سچے نِرملے تِن مِلِیا ملُ سبھ جاۓ ـ ـ	----	ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥
تِن مِلِیا ملُ سبھ جاۓ سچے سرِ ناۓ سچے سہجِ سُبھاۓ ـ ـ	----	ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥
نامُ نِرنّجنُ اگمُ اگوچرُ ستِگرِ دِییا بُجھاۓ ـ ـ	----	ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥
اندِنُ بھگتِ کرہِ رنّگِ راتے نانک سچِ سماۓ ـ ـ	----	ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥
جِنی سچڑا سچُ دھِیائِیا ہنّ ءُ تِن کے لاگ ءُ پاۓ ـ ـ 4 ـ ـ 4 ـ ـ	----	ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥
وڈہنّس کی وار مہلا[1] 4 | [1]محلا ـ	----	ਵਡਹੰਸ ਕੀ ਵਾਰ ਮਹਲਾ ੪
للاں بہلِیما کی دھُنِ گاوݨی	----	ਲਲਾਂ ਬਹਲੀਮਾ ਕੀ ਧੁਨਿ ਗਾਵਣੀ
ੴ ستِگر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
سلوک م: 3 ـ ـ	----	ਸਲੋਕ ਮਃ ੩ ॥
سبدِ رتے وڈ ہنّس ہےَ سچُ نامُ اُرِ دھارِ ـ ـ	----	ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥

سچُ سنّگرہہِ سد سچِ رہہِ سچے نامِ پیارِ --	----	ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥
سدا نِرمل مَیلُ ن لگئی ندرِ کیتی کرتارِ --	----	ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥
نانک ہءُ تِن کےَ بلِہارنےَ جو اندِنُ جپہِ مُرارِ --1--	----	ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥
م: 3 --	----	ਮਃ ੩ ॥
مےَ جانِیا وڈ ہنّسُ ہےَ تا مےَ کِیا سنّگُ --	----	ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
جے جاݨا بگُ بپُڑا ت جنمِ ن دیدی انّگُ --2--	----	ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥
م: 3 --	----	ਮਃ ੩ ॥
ہنّسا ویکھِ ترنّدِیا بگاں بھِ آیا چاءُ --	----	ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥
ڈُبِ مُۓ بگ بپُڑے سِرُ تلِ اُپرِ پاءُ --3--	----	ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥
پئُڑی --	----	ਪਉੜੀ ॥
تُو آپے ہی آپِ آپِ ہےَ آپِ کارݨُ کِیا --	----	ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥

تُو آپے آپِ نِرنّکارُ ہےَ کو اورِ ن بِییا ـ ـ	----	ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰਿ ਨ ਬੀਆ ॥
تُو کرنڑ کارنڑ سمرتھُ ہےَ تُو کرہِ سُ تھِییا ـ ـ	----	ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥
تُو انمنّگِیا دانُ دیوٹا سبھناہا جِییا ـ ـ	----	ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥
سبھِ آکھہُ ستِگُرُ واہُ واہُ جِنِ دانُ ہرِ نامُ مُکھِ دِییا ـ ـ1ـ ـ	----	ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
سلوکُ م: 3 ـ ـ	----	ਸਲੋਕੁ ਮਃ ੩ ॥
بھےَ وِچِ سبھُ آکارُ ہےَ نِربھءُ ہرِ جیءُ سوءِ ـ ـ	Page# [586]	ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥
ستِگُرِ سیوِئےَ ہرِ منِ وسےَ تتھےَ بھءُ کدے ن ہوءِ ـ ـ	----	ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥
دُسمنُ دُکھُ تِسُ نو نیڑِ ن آوےَ پوہِ ن سکےَ کوءِ ـ ـ	----	ਦੁਸਮਨੁ ਦੁਖੁ ਤਿਸੁ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥
گُرمُکھِ منِ وِیچارِیا جو تِسُ بھاوےَ سُ ہوءِ ـ ـ	----	ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥
نانک آپے ہی پتِ رکھسی کارج سوارے سوءِ ـ ـ1ـ ـ	----	ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

م: 3 --	----	ਮਃ ੩ ॥
اِکِ سجنڑ چلے اِکِ چلِ گۓ رہدے بھی پھُنِ جاہِ --	----	ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥
جِنی ستِگُرُ ن سیوِئو سے آءِ گۓ پچھُتاہِ --	----	ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥
نانک سچِ رتے سے ن وِچھُڑہِ ستِگُرُ سیوِ سماہِ --2--	----	ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥
پئُڑی --	----	ਪਉੜੀ ॥
تِسُ ملیۓ ستِگُر سجنَے جِسُ انّترِ ہرِ گُنڑکاری --	----	ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥
تِسُ ملیۓ ستِگُر پ٘رِتمَے جِنِ ہئُمَے وِچہُ ماری --	----	ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥
سو ستِگُرُ پوُرا دھنُ دھنّنُ ہَے جِنِ ہرِ اُپدیسُ دے سبھ س٘رِسٹِ سواری --	----	ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਰਿ ਸਵਾਰੀ ॥
نِت جپِئہُ سنّتہُ رام نامُ بھئُجل بِکھُ تاری --	----	ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥
گُرِ پوُرےَ ہرِ اُپدیسِیا گُر وِٹڑِئہُ ہنّءُ سد واری --2--	----	ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

سلوکُ م: 3 --	----	ਸਲੋਕੁ ਮਃ ੩ ॥
ستِگُر کی سیوا چاکری سُکھی ہُونّ سُکھ سارُ --	----	ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥
اَتھے مِلن وڈِیائِیا درگہ موکھ دُیارُ --	----	ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥
سچی کار کماوݨی سچُ پَینݨُ سچُ نامُ ادھارُ --	----	ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥
سچی سنّگتِ سچِ ملےَ سچےَ ناءِ پیارُ --	----	ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥
سچےَ سبدِ ہرکھُ سدا دِرِ سچےَ سچیارُ --	----	ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥
نانک ستِگُر کی سیوا سو کرےَ جِس نو ندرِ کرےَ کرتارُ --1--	----	ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥
م: 3 --	----	ਮਃ ੩ ॥
ہور وِڈاݨی چاکری دھرِگُ جیوݨُ دھرِگُ واسُ --	----	ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥
انّمرِتُ چھوڈِ بِکھ لگے بِکھُ کھٹݨا بِکھُ راسِ --	----	ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥

بِکھُ کھاݨا بِکھُ پیَنݨا بِکھُ کے مُکھِ گِراس --	----	ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥
اَیتھےَ دُکھو دُکھُ کماوݨا مُئِیا نرکِ نِواسُ --	----	ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥
منمُکھ مُہِ مَیلےَ سبدُ ن جاݨنی کام کرودھِ وِݨاسُ --	----	ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥
ستِگُر کا بھءُ چھوڑِیا منہٹھِ کنّمُ ن آوےَ راسِ --	----	ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥
جمُ پُرِ بدھے مارِیئہِ کو ن سُݨے ارداسِ[1] -- | [1]عرداسِ-	----	ਜਮੁ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥
نانک پُوربِ لِکھِیا کماوݨا گُرمُکھِ نامِ نِواسُ --2--	----	ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥
پئُڑی --	----	ਪਉੜੀ ॥
سو ستِگُرُ سیوِہُ سادھ جنُ جِنِ ہرِ ہرِ نامُ دِرڑائِیا --	----	ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥
سو ستِگُرُ پُوجہُ دِنسُ رات جِنِ جگنّناتھُ جگدِیسُ جپائِیا --	----	ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥
سو ستِگُرُ دیکھہُ اِک نِمکھ نِمکھ جِنِ ہرِ کا ہرِ پنّتھُ بتائِیا --	----	ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

تِسُ ستِگُرِ کی سبھ پگی پوہُ جِنِ موہ انّدھیرُ چُکائِیا ـ ـ	----	ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥
سو ستِگُرُ کہہُ سبھِ دھنّنُ دھنّنُ جِنِ ہرِ بھگتِ بھنّڈار لہائِیا ـ ـ3ـ ـ	----	ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥
سلوکُ م: 3 ـ ـ	----	ਸਲੋਕੁ ਮਃ ੩ ॥
ستِگُرِ ملِۓَ بھُکھ گئی بھیکھی بھُکھ ن جاءِ ـ ـ	----	ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥
دُکھِ لگےَ گھرِ گھرِ پھِرےَ اگےَ دُوݨی ملےَ سجاءِ[1] ـ ـ | [1]سزاءِ	----	ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥
انّدرِ سہجُ ن آئِئو سہجے ہی لےَ کھاءِ ـ ـ	Page# [587]	ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥
منہٹھِ جِس تے منّگݨا لَیݨا دُکھُ مناءِ ـ ـ	----	ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥
اِسُ بھیکھےَ تھاوہُ گِرہو بھلا جِتھہُ کو ورساءِ ـ ـ	----	ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥
سبدِ رتے تِنا سوجھی پئی دُوجےَ بھرمِ بھُلاءِ ـ ـ	----	ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥
پئِۓَ کِرتِ کماوݨا کہݨا کچھوُ ن جاءِ ـ ـ	----	ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥

نانک جو تِس بھاوہِ سے بھلے جِن کی پتِ پاوہِ تھاءِ --1--	----	ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥
م: 3 --	----	ਮਃ ੩ ॥
ستِگُرِ سیوِۓ سدا سُکھُ جنم مرنْ دُکھُ جاءِ --	----	ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥
چِنّتا مُولِ ن ہووئی اچِنّتُ وسے منِ آءِ --	----	ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥
انّترِ تیرتھُ گِیانُ ہےَ ستِگُرِ دِییا بُجھاءِ --	----	ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥
مَیلُ گئی منُ نِرملُ ہویا انّمرِت سرِ تیرتھِ ناءِ --	----	ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥
سجنْ ملے سجنْا سچےَ سبدِ سُبھاءِ --	----	ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥
گھر ہی پرچا پائِیا جوتی جوتِ مِلاءِ --	----	ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥
پاکھنّڈِ جمکالُ ن چھوڈئی لےَ جاسی پتِ گواءِ --	----	ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥
نانک نامِ رتے سے اُبرے سچے سِءُ لِو لاءِ --2--	----	ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥

پئُڑی --	----	ਪਉੜੀ ॥
تِتُ جاءِ بہہُ ستسنّگتی حتھےَ ہرِ کا ہرِ نامُ بِلوئیۓَ --	----	ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥
سہجے ہی ہرِ نامُ لیہُ ہرِ تتُ ن کھوئیۓَ --	----	ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥
نِت جپِئہُ ہرِ ہرِ دِنسُ راتِ ہرِ درگہ ڈھوئیۓَ --	----	ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥
سو پاۓ پُورا ستگُرُو جِسُ دھرِ مستکِ لِلاٹِ لِکھوئیۓَ --	----	ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥
تِسُ گُر کنّءُ سبھِ نمسکارُ کرہُ جِنِ ہرِ کی ہرِ گال گلوئیۓَ --4--	----	ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥
سلوک م: 3 --	----	ਸਲੋਕ ਮਃ ੩ ॥
سجݨ ملے سجݨا جِن ستگُر نالِ پِیارُ --	----	ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥
مِلِ پرِّیتم تِنی دھِیائِیا سچےَ پرّیمِ پِیارُ --	----	ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥
من ہی تے منُ مانِیا گُر کےَ سبدِ اپارِ --	----	ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥

ایہِ سجنٗ ملے ن وِچھُڑہِ جِ آپِ میلے کرتارِ ۔۔	----	ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥
اِکنا درسن کی پرتیِتِ ن آئیِیا سبدِ ن کرہِ وِچارُ ۔۔	----	ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥
وِچھُڑِیا کا کِیا وِچھُڑےَ جِنا دوُجےَ بھاءِ پِیارُ ۔۔	----	ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥
منمُکھ سیتی دوستی تھوڑڑِیا دِن چارِ ۔۔	----	ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥
اِسُ پریِتی تُٹدی وِلمُ ن ہوئی اِتُ دوستی چلنِ وِکار ۔۔	----	ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥
جِنا اندرِ سچے کا بھءُ ناہی نامِ ن کرہِ پِیارُ ۔۔	----	ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥
نانک تِن سِءُ کِیا کیِچےَ دوستی جِ آپِ بھُلاۓ کرتارِ ۔۔1۔۔	----	ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥
م: 3 ۔۔	----	ਮਃ ੩ ॥
اِکِ سدا اِکتےَ رنگِ رہہِ تِن کےَ ہءُ سد بلِہارےَ جاءُ ۔۔	----	ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
تنُ منُ دھنُ ارپی تِن کءُ نِوِ نِوِ لاگءُ پاءِ ۔۔	----	ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥

تِن مِلیا منُ سنّتوکھیۓ ترِسنا بھُکھ سبھ جاءِ --	----	ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥
نانک نامِ رتے سُکھیۓ سدا سچے سِءُ لِو لاءِ --2--	----	ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥
پئُڑی --	----	ਪਉੜੀ ॥
تِسُ گُر کءُ ہءُ وارِیا جِن ہرِ کی ہر کتھا سُنائی --	----	ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
تِسُ گُر کءُ سد بلِہارنۓ جِن ہرِ سیوا بنّت بنائی --	----	ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥
سو ستگُرُ پیارا میرے نالِ ہےَ جتھےَ کتھےَ مینو لۓ چھڈائی --	Page# [588]	ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥
تِسُ گُر کءُ ساباسِ ہےَ جِن ہرِ سوجھی پائی --	----	ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥
نانک گُر وِٹہُ وارِیا جِن ہرِ نامُ دِییا میرے من کی آس پُرائی --5--	----	ਨਾਨਕ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥
سلوک م: 3 --	----	ਸਲੋਕ ਮਃ ੩ ॥
ترِسنا دادھی جلِ مُئی جلِ جلِ کرے پُکار --	----	ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥

ستِگُر سِیتل جے ملےَ پھِر جلےَ ن دُوجی وار --	----	ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥
نانکؑ وِݨُ ناوےَ نِربھءُ کو نہی جِچرُ سبدِ ن کرے وِچارُ --1--	----	ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵਿਚਾਰੁ ॥੧॥
م: 3 --	----	ਮਃ ੩ ॥
بھیکھی اگنِ ن بُجھئی چِنّتا ہےَ من ماہِ --	----	ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥
ورمی ماری ساپُ ن مرےَ تِءُ نِگُرے کرم کماہِ --	----	ਵਰਮੀ ਮਾਰੀ ਸਾਪੁ ਨ ਮਰੈ ਤਿਉ ਨਿਗੁਰੇ ਕਰਮ ਕਮਾਹਿ ॥
ستِگُرُ داتا سیوِئےَ سبدُ وسےَ منِ آءِ --	----	ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥
منُ تنُ سِیتلُ سانْتِ ہوءِ تِرِسنا اگنِ بُجھاءِ --	----	ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥
سُکھا سِرِ سدا سُکھُ ہوءِ جا وِچہُ آپُ گواءِ --	----	ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥
گُرمُکھِ اُداسی سو کرے جِ سچِ رہےَ لِو لاءِ --	----	ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥
چِنّتا مُولِ ن ہووئی ہرِ نامِ رجا آگھاءِ --	----	ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥

نانک نام بِنا نہ چھُوٹیۓ ہئُمَے پچہِ پچاۓ --2--	----	ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥
پئُڑی --	----	ਪਉੜੀ ॥
جِن ہر ہر نامُ دھیائیا تِنی پائِئڑے سرب سُکھا --	----	ਜਿਨਿ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥
سبھُ جنمُ تِنا کا سپھلُ ہےَ جِن ہرِ کے نام کی منِ لاگی بھُکھا --	----	ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥
جِنی گُر کےَ بچنِ آرادھِیا تِن وِسرِ گۓ سبھِ دُکھا --	----	ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥
تے سنّت بھلے گُرسِکھ ہےَ جِن ناہی چِنّت پرائی چُکھا --	----	ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥
دھنُ دھنّنُ تِنا کا گُرو ہےَ جِسُ انمرِت پھل ہرِ لاگے مُکھا --6--	----	ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥
سلوک م: 3 --	----	ਸਲੋਕ ਮਃ ੩ ॥
کلِ مہِ جمُ جنّدارُ ہےَ ہُکمے[1] کار کماۓ -- | [1]حکمے	----	ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥
گُرِ راکھے سے اُبرے منمُکھا دےۓ سجاۓ[1] -- | [1]سزاۓ	----	ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥

جمکالے وس جگ بانْدھیا تِس دا پھڑُو ن کوءِ --	----	ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥
جِن جمُ کیتا سو سیوِیۓ گُرمُکھ دُکھُ ن ہوءِ --	----	ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥
نانک گُرمُکھ جمُ سیوا کرے جِن منِ سچا ہوءِ --1--	----	ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥
م: 3 --	----	ਮਃ ੩ ॥
ایہا کائِیا روگِ بھری بِنُ سبدے دُکھُ ہئُمے روگُ ن جاءِ --	----	ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥
ستِگُر ملے تا نِرمل ہووے ہرِ نامو منّنِ وساءِ --	----	ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥
نانک نامُ دھِیائِیا سُکھداتا دُکھُ وِسرِیا سہجِ سُبھاءِ --2--	----	ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥
پئُڑی --	----	ਪਉੜੀ ॥
جِن جگجیِونُ اُپدیسِیا تِسُ گُر کءُ ہءُ سدا گھُمائِیا --	----	ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥
تِسُ گُر کءُ ہءُ کھنّنیۓ جِن مدھُسودنُ ہرِ نامُ سُنائِیا --	----	ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥

تِس گُر کءُ ہءُ وارنےٰ
جِن ہئُمےَ بِکھُ سبھُ روگُ گوائِیا --

ਤਿਸੁ ਗੁਰ ਕਉ ਹਉ ਵਾਰਣੈ
ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥

تِس ستِگُر کءُ وڈ پُنّنُ ہے
جِن اوگݨ کٹِ گُݨی سمجھائِیا --

ਤਿਸੁ ਸਤਿਗੁਰ ਕਉ ਵਡ ਪੁੰਨੁ ਹੈ
ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥

سو ستِگُرُ تِن کءُ بھیٹِیا
جِن کےَ مُکھِ مستکِ بھاگُ لِکھِ پائِیا

ਸੋ ਸਤਿਗੁਰੁ ਤਿਨ ਕਉ ਭੇਟਿਆ
ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ
ਪਾਇਆ ॥੭॥

--7--

Page# [589]

سلوکُ م: 3 --
ਸਲੋਕੁ ਮਃ ੩ ॥

بھگتِ کرہِ مرجیوڑے
گُرمُکھِ بھگتِ سدا ہوءِ --

ਭਗਤਿ ਕਰਹਿ ਮਰਜੀਵੜੇ
ਗੁਰਮੁਖਿ ਭਗਤਿ ਸਦਾ ਹੋਇ ॥

اونا کءُ دھُرِ بھگتِ کھجانا[1] بکھسِیا[2]
میٹِ ن سکےَ کوءِ -- | [1]خزانا- [2]بخشِیا-

ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ
ਮੇਟਿ ਨ ਸਕੈ ਕੋਇ ॥

گُݨ نِدھانُ منِ پائِیا
ایکو سچا سوءِ --

ਗੁਣ ਨਿਧਾਨੁ ਮਨਿ ਪਾਇਆ
ਏਕੋ ਸਚਾ ਸੋਇ ॥

نانک گُرمُکھِ مِل رہے
پھِرِ وِچھوڑا کدے ن ہوءِ --1--

ਨਾਨਕ ਗੁਰਮੁਖਿ ਮਿਲਿ ਰਹੇ
ਫਿਰਿ ਵਿਛੋੜਾ ਕਦੇ ਨ ਹੋਇ ॥੧॥

م: 3 --

ਮਃ ੩ ॥

ستِگُر کی سیو ن کِینِیا
کِیا اوہُ کرے وِچارُ --

ਸਤਿਗੁਰ ਕੀ ਸੇਵ ਨ ਕੀਨੀਆ
ਕਿਆ ਓਹੁ ਕਰੇ ਵਿਚਾਰੁ ॥

سبدے سار ن جاݨئی بِکھُ بھُولا گاوارُ ـــ	----	ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥
اِگیانی انّدھُ بہُ کرم کماوے دُوجے بھاءِ پِیارُ ـــ	----	ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥
اݨہودا آپُ گݨائِدے جمُ مارِ کرے تِن کھُیارُ[1] ـــ | [1]خُیارُ۔	----	ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥
نانک کِس نو آکھیۓ جا آپے بکھسݨہارُ[1] ـــ2ـــ | [1]بخشݨہارُ۔	----	ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥
پئُڑی ـــ	----	ਪਉੜੀ ॥
تُو کرتا سبھُ کِچھُ جاݨدا سبھِ جیء تُمارے ـــ	----	ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥
جِسُ تُو بھاوے تِسُ تُو میلِ لَیہِ کِیا جنّت وِچارے ـــ	----	ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥
تُو کرݨ کارݨ سمرتھ ہے سچُ سِرجݨہارے ـــ	----	ਤੂ ਕਰਣ ਕਾਰਣ ਸਮਰਥ ਹੈ ਸਚੁ ਸਿਰਜਣਹਾਰੇ ॥
جِسُ تُو میلہِ پِیارِیا سو تُدھُ ملے گُرمُکھِ وِیچارے ـــ	----	ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥
ہءُ بلِہاری ستِگُر آپݨے جِن میرا ہرِ الکھُ لکھارے ـــ8ـــ	----	ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

سلوک م: 3 --	ਸਲੋਕ ਮਃ ੩ ॥
رتنا پارکھُ جو ہووے سُ رتنا کرے وِیچارُ --	ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥
رتنا سار ن جاݨئی اِگیانی اندّھُ اندّھارُ --	ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥
رتنُ گُرو کا سبدُ ہے بُوجھے بُوجھݨہارُ --	ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥
مُورکھ آپُ گݨائِدے مرِ جنّمہِ ہوءِ کھُیارُ[1] -- | [1]خُیارُ-	ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥
نانک رتنا سو لہے جِسُ گُرمُکھِ لگے پِیارُ --	ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥
سدا سدا نامُ اُچرے ہرِ نامو نِت بِئُہارُ --	ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥
کِرپا کرے جے آپݨی تا ہرِ رکھا اُر دھارِ --1--	ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥
م: 3 --	ਮਃ ੩ ॥
ستگُر کی سیو ن کِینیا ہرِ نامِ ن لگو پیارُ --	ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

مت تُم جانڑہُ اوءِ جیودے اوءِ آپ مارے کرتارِ --	----	ਮਤ ਤੁਮ ਜਾਣਹੁ ਉਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥
ہئُمےَ وڈا روگُ ہےَ بھاءِ دُوجےَ کرم کماءِ --	----	ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥
نانک منمُکھِ جیودِیا مُئے ہرِ وِسرِیا دُکھُ پاءِ --2--	----	ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥
پئُڑی --	----	ਪਉੜੀ ॥
جِسُ انترُ ہِردا سُدھُ ہےَ تِسُ جن کءُ سبھِ نمسکاری --	----	ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥
جِسُ اندرِ نامُ نِدھانُ ہےَ تِسُ جن کءُ ہءُ بلِہاری --	----	ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥
جِسُ اندرِ بُدھِ بِبیکُ ہےَ ہرِ نامُ مُراری --	----	ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥
سو ستِگُرُ سبھنا کا مِتُ ہےَ سبھ تِسہِ پیاری --	----	ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥
سبھُ آتم رامُ پسارِیا گُر بُدھِ بیچاری --9--	----	ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥
سلوک م: 3 --	----	ਸਲੋਕ ਮਃ ੩ ॥

بِنُ ستگُر سیوے جی ء کے بنّدھنا
وِچ ہئُمےَ کرم کماہِ --

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ
ਵਿਚਿ ਹਉਮੈ ਕਰਮ ਕਮਾਹਿ ॥

بِنُ ستگُر سیوے ٹھؤُر ن پاوہی
مرِ جنّمہِ آوہِ جاہِ --

ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ
ਮਰਿ ਜੰਮਹਿ ਆਵਹਿ ਜਾਹਿ ॥

بِنُ ستگُر سیوے پھِکا بولنٹا
نامُ ن وسَے من ماہِ --

ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ
ਨਾਮੁ ਨ ਵਸੈ ਮਨ ਮਾਹਿ ॥

نانک بِنُ ستگُر سیوے جم پُرِ بدھے مارِیئنِ
مُہِ کالےَ اُٹھِ جاہِ --1--

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ
ਮੁਹਿ ਕਾਲੈ ਉਠਿ ਜਾਹਿ ॥੧॥

مہلا[1] 1 -- | محلا[1]-

Page# [590]

ਮਹਲਾ ੧ ॥

جالءُ اَیسی رِیت
جِتُ مےَ پِیارا وِسرےَ --

ਜਾਲਉ ਐਸੀ ਰੀਤਿ
ਜਿਤੁ ਮੈ ਪਿਆਰਾ ਵੀਸਰੈ ॥

نانک سائی بھلی پرِیت
جِتُ ساہِب[1] سیتی پتِ رہےَ --2-- |

[1]صاحِب-

ਨਾਨਕ ਸਾਈ ਭਲੀ ਪਰੀਤਿ
ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥

پئُڑی --

ਪਉੜੀ ॥

ہرِ اِکو داتا سیوِئےَ
ہرِ اِکُ دھِیائیِئےَ --

ਹਰਿ ਇਕੋ ਦਾਤਾ ਸੇਵੀਐ
ਹਰਿ ਇਕੁ ਧਿਆਈਐ ॥

ہرِ اِکو داتا منّگیِئےَ
من چِندِیا پائیِئےَ --

ਹਰਿ ਇਕੋ ਦਾਤਾ ਮੰਗੀਐ
ਮਨ ਚਿੰਦਿਆ ਪਾਈਐ ॥

جے دوجے پاسہُ منگیئے تا لاج مرائیئے --	----	ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥
جِن سیوِیا تِن پھلُ پائیا تِس جن کی سبھ بھُکھ گوائیئے --	----	ਜਿਨਿ ਸੇਵਿਆ ਤਿਨ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥
نانکُ تِن وِٹہُ واریا جن اندِنُ ہِردے ہرِ نامُ دھیائیئے --10--	----	ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥
سلوکُ م: 3 --	----	ਸਲੋਕੁ ਮਃ ੩ ॥
بھگت جنا کنّءُ آپِ تُٹھا میراپیارا آپے لئِیئنُ جن لاءِ --	----	ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
پاتِساہی[1] بھگت جنا کءُ دِتیئنُ سِرِ چھتُ سچا ہرِ بنْاءِ -- | [1]پاتِشاہی-	----	ਪਾਤਿਸਾਹੀ ਭਗਤ ਜਨਾ ਕਉ ਦਿਤਿਅਨੁ ਸਿਰਿ ਛਤੁ ਸਚਾ ਹਰਿ ਬਣਾਇ ॥
سدا سُکھیۓ نِرملے ستِگُر کی کار کماءِ --	----	ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥
راجے اوءِ ن آکھیئہِ بھِڑِ مرہ پھِرِ جُونی پاہِ --	----	ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥
نانک وِنُّ ناوے نکیں وڈھِیں پھرہِ سوبھا مُولِ ن پاہِ --1--	----	ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥
م: 3 --	----	ਮਃ ੩ ॥

سُݨ سکھۓ ساد ن آئیو
جچرُ گرُمُکھ سبدِ ن لاگےَ --

ਸੁਣਿ ਸਿਖਿਐ ਸਾਦੁ ਨ ਆਇਓ
ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥

ستِگرِ سیوِئے نامُ منِ وسےَ
وِچہُ بھرم بھءُ بھاگےَ --

ਸਤਿਗੁਰਿ ਸੇਵਿਐ ਨਾਮੁ ਮਨਿ ਵਸੈ
ਵਿਚਹੁ ਭ੍ਰਮੁ ਭਉ ਭਾਗੈ ॥

جیہا ستِگر نوں جاݨے تیہو ہووے
تا سچِ نامِ لِو لاگےَ --

ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ
ਤਾ ਸਚਿ ਨਾਮਿ ਲਿਵ ਲਾਗੈ ॥

نانک نامِ ملے وڈِیائی
ہر درِ سوہن آگےَ --2--

ਨਾਨਕ ਨਾਮਿ ਮਿਲੈ ਵਡਿਆਈ
ਹਰਿ ਦਰਿ ਸੋਹਨਿ ਆਗੈ ॥੨॥

پئُڑی --

ਪਉੜੀ ॥

گرُسِکھاں منِ ہرِ پریت ہےَ
گرُ پوُجݨ آوہِ --

ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ
ਗੁਰੁ ਪੂਜਣ ਆਵਹਿ ॥

ہرِ نامُ وݨنّجہِ رنّگ سِءُ
لاہا ہرِ نامُ لےَ جاوہِ --

ਹਰਿ ਨਾਮੁ ਵਣੰਜਹਿ ਰੰਗ ਸਿਉ
ਲਾਹਾ ਹਰਿ ਨਾਮੁ ਲੈ ਜਾਵਹਿ ॥

گرُسِکھا کے مُکھ اُجلے
ہرِ درگہ بھاوہِ --

ਗੁਰਸਿਖਾ ਕੇ ਮੁਖ ਉਜਲੇ
ਹਰਿ ਦਰਗਹ ਭਾਵਹਿ ॥

گرُ ستِگرُ بوہلُ ہرِ نام کا
وڈبھاگی سِکھ گُݨ سانْجھ کراوہِ --

ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ
ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥

تِنا گرُسِکھا کنّءُ ہءُ واریا
جو بہدِیا اُٹھدِیا ہرِ نامُ دھیاوہِ --11--

ਤਿਨਾ ਗੁਰਸਿਖਾ ਕੰਉ ਹਉ ਵਾਰਿਆ
ਜੋ ਬਹਦਿਆ ਉਠਦਿਆ ਹਰਿ ਨਾਮੁ
ਧਿਆਵਹਿ ॥੧੧॥

سلوک م: 3 --	----	ਸਲੋਕ ਮਃ ੩ ॥
نانک نامُ ندھانُ ہےَ گرمُکھِ پائِیا جاءِ --	----	ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥
منمُکھ گھرِ ہودی وتھُ ن جانٗنی اندّھے بھئُکِ مُۓ بِللاءِ --1--	----	ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥
م: 3 --	----	ਮਃ ੩ ॥
کنّچن کائِیا نِرملی جو سچِ نامِ سچِ لاگی --	----	ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥
نِرمل جوتِ نِرنّجنُ پائِیا گرمُکھِ بھرّمُ بھءُ بھاگی --	----	ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥
نانک گرمُکھِ سدا سُکھُ پاوہِ اندِنُ ہرِ بیَراگی --2--	----	ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥
پئُڑی --	----	ਪਉੜੀ ॥
سے گرسِکھ دھنُ دھنّنُ ہےَ جِنی گر اُپدیسُ سُنِٗیا ہرِ کنّنی --	----	ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥
گرِ ستِگُرِ نامُ دِرڑائِیا تِنِ ہئُمےَ دُبِدھا بھنّنی --	----	ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥
بِنُ ہرِ ناوےَ کو مِترُ ناہی وِچارِ ڈِٹھا ہرِ جنّنی --	----	ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥

جِنا گُرسِکھا کءُ ہرِ سنّتُشٹُ ہےَ تِنی سِتگُر کی گل مّنی --	----	ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥
جو گُرمُکھِ نامُ دھِیائِدے تِنی چڑی چوگُݨِ وݨی --12--	Page# [591]	ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥
سلوک م: 3 --	----	ਸਲੋਕ ਮਃ ੩ ॥
منمُکھُ کائِرُ کرُوپُ ہےَ بِنُ ناوےَ نکُ ناہِ --	----	ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥
اندِنُ دھنّدھےَ وِیاپِیا سُپنےَ بھی سُکھُ ناہِ --	----	ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥
نانک گُرمُکھِ ہووہِ تا اُبرہِ ناہِ ت بدھے دُکھ سہاہِ --1--	----	ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥
م: 3 --	----	ਮਃ ੩ ॥
گُرمُکھِ سدا دِر سوہݨے گُر کا سبدُ کماہِ --	----	ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥
انّترِ سانّتِ سدا سُکھُ دِرِ سچےَ سوبھا پاہِ --	----	ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥
نانک گُرمُکھِ ہرِ نامُ پائِیا سہجے سچِ سماہِ --2--	----	ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥
پئُڑی --	----	ਪਉੜੀ ॥

گُرمُکھِ پرہِلادِ جپِ ہرِ گتِ پائی --	----	ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥
گُرمُکھِ جنکِ ہرِ نامِ لِو لائی --	----	ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥
گُرمُکھِ بِسسٹِ ہرِ اُپدیسُ سُنائی --	----	ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥
بِنُ گُر ہرِ نامُ ن کِنے پائِیا میرے بھائی --	----	ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥
گُرمُکھِ ہرِ بھگتِ ہرِ آپِ لہائی --13--	----	ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥
سلوکُ م: 3 --	----	ਸਲੋਕੁ ਮਃ ੩ ॥
ستِگُر کی پرتِیتِ ن آئِیا سبدِ ن لاگو بھاءُ --	----	ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥
اوس نو سُکھُ ن اُپجےَ بھاوےَ سءُ گیڑا آوءُ جاءُ --	----	ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥
نانک گُرمُکھِ سہجِ ملےَ سچے سِءُ لِو لاءُ --1--	----	ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥
م: 3 --	----	ਮਃ ੩ ॥
اے من اَیسا ستِگُرُ کھوج لہُ جِتُ سیوِئےَ جنم مرنْ دُکھُ جاءِ --	----	ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥
سہسا مُولِ ن ہووئی ہئُمےَ سبدِ جلاءِ --	----	ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥

کُوڑے کی پال وِچہ نکلے سچُ وسے مَن آءِ --	----	ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥
انتر سانْت مَن سُکھُ ہوءِ سچ سنّجم کار کماءِ --	----	ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥
نانک پُورے کرمِ ستگُرُ ملے ہر جیءُ کرپا کرے رجاءِ[1] --2-- |	----	ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥

[1]رضاءِ-

پئُڑی --	----	ਪਉੜੀ ॥
جِسُ کے گھر دِیبانُ ہر ہووے تِس کی مُٹھی وِچ جگتُ سبھُ آئیا --	----	ਜਿਸੁ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥
تِس کءُ تلکی کِسے دی ناہی ہر دِیبانِ سبھِ آنْ پَیری پائیا --	----	ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥
مانْسا کِئہُ دِیبانْہُ کوئی نَس بھج نکلے ہر دِیبانْہُ کوئی کِتھے جائیا --	----	ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥
سو اَیسا ہر دِیبانُ وسِیا بھگتا کے ہِردے تِن رہدے کُھہدے آنْ سبھِ بھگتا اگے کھلوائیا --	----	ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥
ہر ناوے کی وڈِیائی کرمِ پراپتِ ہووے گُرمُکھِ ورلے کِنے دھِیائیا --14--	----	ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥

سلوکُ م: 3 ــ	----	ਸਲੋਕੁ ਮਃ ੩ ॥
بِنُ ستِگُر سیوے جگتُ مُیا بِرتھا جنمُ گواءِ ــ	----	ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥
دُوجےَ بھاءِ اتِ دُکھُ لگا مرِ جنّمےَ آوے جاءِ ــ	----	ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥
وِسٹا انّدرِ واسُ ہےَ پھِرِ پھِرِ جُونی پاءِ ــ	----	ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥
نانکؔ بِنُ ناوےَ جمُ مارسی انّتِ گئیا پچھُتاءِ ــ1ــ	----	ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥
م: 3 ــ	----	ਮਃ ੩ ॥
اِسُ جگ مہِ پُرکھُ ایکُ ہےَ ہور سگلی نارِ سبائی ــ	----	ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
سبھِ گھٹ بھوگوے الِپتُ رہےَ الکھُ ن لکھنا جائی ــ	----	ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥
پُورےَ گُرِ ویکھالیا سبدے سوجھی پائی ــ	Page# [592]	ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥
پُرکھےَ سیوہِ سے پُرکھ ہووہِ جِنی ہئُمےَ سبدِ جلائی ــ	----	ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥

تِس کا سرِیکُ[1] کو نہی نا کو کنٹکُ وَیرائی ۔۔ | [1]شرِیکُ۔	----	ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥
نہچل راجُ ہے سدا تِسُ کیرا نا آوےَ نا جائی ۔۔	----	ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥
اندِنُ سیوکُ سیوا کرے ہرِ سچے کے گُنڑ گائی ۔۔	----	ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥
نانکُ ویکھِ وِگسِیا ہرِ سچے کی وڈِیائی ۔۔2۔۔	----	ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥
پئُڑی ۔۔	----	ਪਉੜੀ ॥
جِن کے ہرِ نامُ وسِیا سد ہِردےَ ہرِ ناموِ تِن کنّءُ رکھنْہارا ۔۔	----	ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥
ہرِ نامُ پِتا ہرِ ناموِ ماتا ہرِ نامُ سکھائی مِترُ ہمارا ۔۔	----	ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥
ہرِ ناوےَ نالِ گلا ہرِ ناوےَ نالِ مسلتِ[1] ہرِ نامُ ہماری کردا نِت سارا ۔۔ | [1]مصلتِ۔	----	ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥
ہرِ نامُ ہماری سنّگتِ اتِ پِیاری ہرِ نامُ کُلُ ہرِ نامُ پرواراَ ۔۔	----	ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥
جن نانک کنّءُ ہرِ نامُ ہرِ گُرِ دِیِیا ہرِ ہلتِ پلتِ سدا کرے نِستارا ۔۔15۔۔	----	ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ

		ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥
سلوکُ م: 3 --	----	ਸਲੋਕੁ ਮਃ ੩ ॥
جِن کنّ ءُ ستگُرُ بھیٹِیا سے ہرِ کیِرت سدا کماہِ --	----	ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥
اچِنّتُ ہرِ نامُ تِن کےَ منِ وسِیا سچےَ سبدِ کماہِ --	----	ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਕਮਾਹਿ ॥
کُلُ اُدھارہِ آپݨا موکھ پدوی آپے پاہِ --	----	ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥
پاربرّہمُ تِن کنّ ءُ سنّتُسٹُ بھئِیا جو گُر چرنی جن پاہِ --	----	ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥
جنُ نانکُ ہرِ کا داسُ ہےَ کرِ کِرپا ہرِ لاج رکھاہِ --1--	----	ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥
م: 3 --	----	ਮਃ ੩ ॥
ہنّئُمےَ اندرِ کھڑکُ ہےَ کھڑکے کھڑکِ وِہاءِ --	----	ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥
ہنّئُمےَ وڈا روگ ہےَ مرِ جنّمےَ آوےَ جاءِ --	----	ਹੰਉਮੈ ਵਡਾ ਰੋਗ ਹੈ ਮਰਿ ਜੰਮੈ ਆਵੈ ਜਾਇ ॥
جِن ک ءُ پُورب لِکھِیا تِنا ستگُرُ مِلِیا پرّبھ آءِ --	----	ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥

نانک گُر پرسادی اُبرے ہئُمےَ سبدِ جلاءِ --2--	----	ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥
پئُڑی --	----	ਪਉੜੀ ॥
ہرِ نامُ ہمارا پربھُ ابِگتُ اگوچرُ ابِناسی پُرکھُ بِدھاتا --	----	ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥
ہرِ نامُ ہم سریوہ ہرِ نامُ ہم پُوجہ ہرِ نامے ہی منُ راتا --	----	ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥
ہرِ نامےَ جیوڈُ کوئی اورُ ن سُوجھےَ ہرِ نامو انتِ چھڈاتا --	----	ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥
ہرِ نامُ دِییا گُرِ پرئُپکاری دھنُ دھنّ گُرُو کا پِتا ماتا --	----	ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
ہنّءُ ستگر اپُنے کنّءُ سدا نمسکاری جِتُ مِلِئےَ ہرِ نامُ مےَ جاتا --16--	----	ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥
سلوکُ م: 3 --	----	ਸਲੋਕੁ ਮਃ ੩ ॥
گُرمُکھِ سیو ن کِینییا ہرِ نامِ ن لگوپیارُ --	----	ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥
سبدےَ سادُ ن آئِیو مرِ جنمےَ وارو وار --	----	ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥

مںمُکھِ انّدھُ ن چیتئی کِتُ آئِیا سَیسارِ --	----	ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥
نانکُ جِن کءُ ندرِ کرے سے گُرمُکھِ لنّگھے پارِ --1--	----	ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥
م: 3 --	----	ਮਃ ੩ ॥
اِکو ستِگُرُ جاگتا ہورُ جگُ سُوتا موہِ پِیاسِ --	----	ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥
ستِگُرُ سیونِ جا گنّنِ سے جو رتے سچِ نامِ گُنّتاسِ --	----	ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥
مںمُکھِ انّدھ ن چیتنی جنمِ مرِ ہوہِ بِناسِ --	----	ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥
نانکُ گُرمُکھِ تِنی نامُ دھِیائِیا جِن کنّءُ دھُرِ پُورب لِکھِیاسِ --2--	Page# [593]	ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥
پئُڑی --	----	ਪਉੜੀ ॥
ہرِ نامُ ہمارا بھوجنُ چھتِیہ پرکار جِتُ کھائِئےَ ہم کءُ ترِّپتِ بھئی --	----	ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥
ہرِ نامُ ہمارا پَینڑُ جِتُ پھِرِ ننّگے ن ہووہ ہورپَینڑ کی ہماری سردھ گئی --	----	ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥

ہرِ نامُ ہمارا ونجُ ہرِ نامُ واپارُ ہرِ نامے کی ہم کنّءُ ستگُرِ کارکُنی دِیئی --	----	ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥
ہرِ نامے کا ہم لیکھا لِکھیا سبھ جم کی اگلی کانڑِ گئی --	----	ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥
ہرِ کا نامُ گُرمُکھِ کِنےَ وِرلے دھِیائِیا جِن کنّءُ دھُرِ کرمِ پراپتِ لِکھتُ پئی --17--	----	ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥
سلوکُ م: 3 --	----	ਸਲੋਕ ਮਃ ੩ ॥
جگتُ اگیانی انّدھُ ہے دُوجے بھاءِ کرم کماءِ --	----	ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥
دُوجے بھاءِ جیتے کرم کرے دُکھُ لگےَ تنِ دھاءِ --	----	ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥
گُر پرسادی سُکھُ اُپجےَ جا گُر کا سبدُ کماءِ --	----	ਗੁਰ ਪਰਸਾਦੀ ਸੁਖੁ ਉਪਜੈ ਜਾ ਗੁਰ ਕਾ ਸਬਦੁ ਕਮਾਇ ॥
سچی بانڑی کرم کرے اندِنُ نامُ دھِیاءِ --	----	ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥
نانک جِتُ آپے لاۓ تِتُ لگے کہنڑا کچھوُ ن جاءِ --1--	----	ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥
م: 3 --	----	ਮਃ ੩ ॥

ہم گھرِ نامُ کھجانا[1] سدا ہےَ بھگتِ بھرے بھنّڈارا ـــ	----	ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥
ستگُرُ داتا جیء کا سد جِیوے دیوݨہارا ـــ	----	ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥
اندِنُ کِیرتنُ سدا کرہِ گُر کےَ سبدِ اپارا ـــ	----	ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥
سبدُ گُرُو کا سد اُچرہِ جُگُ جُگُ ورتاوݨہارا ـــ	----	ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥
اِہُ منُویا سدا سُکھِ وسےَ سہجے کرے واپارا ـــ	----	ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥
انّترِ گُر گِیانُ ہرِ رتنُ ہےَ مُکتِ کراوݨہارا ـــ	----	ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥
نانکُ جِس نو ندرِ کرے سو پاۓ سو ہووےَ درِ سچِیارا ــ2ــ	----	ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥
پئُڑی ـــ	----	ਪਉੜੀ ॥
دھنّنُ دھنّنُ سو گُرسِکھُ کہِیۓَ جو ستِگر چرݨی جاءِ پئِیا ـــ	----	ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥
دھنّنُ دھنّنُ سو گُرسِکھُ کہِیۓَ جِن ہرِ ناما مُکھِ رامُ کہِیا ـــ	----	ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥

[1] خزانا۔

دھنّن دھنّن سو گُرسِکھ کہیۓ جِس ہر نامِ سُنِۓ منِ اندُ بھئِیا --	----	ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥
دھنّن دھنّن سو گُرسِکھ کہیۓ جِنِ ستِگُر سیوا کرِ ہرِ نامُ لئِیا --	----	ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥
تِس گُرسِکھ کنّءُ ہنّءُ سدا نمسکاری جو گُر کے بھانۓ گُرسِکھ چلِیا --18--	----	ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥
سلوکُ م: 3 --	----	ਸਲੋਕੁ ਮਃ ੩ ॥
منہٹھِ کِنے ن پائِئو سبھ تھکے کرم کماءِ --	----	ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥
منہٹھِ بھیکھ کرِ بھرمدے دُکھُ پائِیا دوجے بھاءِ --	----	ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥
رِدھِ سِدھِ سبھُ موہُ ہے نامُ ن وسے منِ آءِ --	----	ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥
گُر سیوا تے منُ نِرملُ ہووے اگیانُ اندھیرا جاءِ --	----	ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥
نامُ رتنُ گھرِ پرگٹُ ہویا نانک سہجِ سماءِ --1--	----	ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥
م: 3 --	----	ਮਃ ੩ ॥

سبدے ساد ن آئِو نامِ ن لگوپیارُ ــ	----	ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
رسنا پھِکا بولنٹا نِت نِت ہوءِ کھُیارُ[1] ــ | [1]اخْیارُ	Page# [594]	ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
نانک کِرتِ پیئے کماوٹا کوءِ ن میٹنٹہارُ ــ2ــ	----	ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥
پئُڑی ــ	----	ਪਉੜੀ ॥
دھنُ دھنُ ست پُرکھُ ستِگُرو ہمارا جِتُ مِلِئے ہم کءُ سانْتِ آئی ــ	----	ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥
دھنُ دھنُ ست پُرکھُ ستِگُرو ہمارا جِتُ مِلِئے ہم ہرِ بھگتِ پائی ــ	----	ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥
دھنُ دھنُ ہرِ بھگتُ ستِگُرو ہمارا جِس کی سیوا تے ہم ہرِ نامِ لِو لائی ــ	----	ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
دھنُ دھنُ ہرِ گِیانی ستِگُرو ہمارا جِنِ وَیری مِترُ ہم کءُ سبھ سم دِرسٹِ دِکھائی ــ	----	ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥
دھنُ دھنُ ستِگُرو مِترُ ہمارا جِنِ ہرِ نام سِءُ ہماری پِریتِ بٹائی ــ19ــ	----	ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

سلوکُ م: 1 --	----	ਸਲੋਕੁ ਮਃ ੧ ॥
گھر ہی مُندھِ وِدیسِ پِرُ نِت جھُورے سنّمہالے --	----	ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥
مِلدِیا ڈھِل ن ہووئی جے نِیئتِ راسِ کرے --1--	----	ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥
م: 1 --	----	ਮਃ ੧ ॥
نانک گالی کُوڑِییا باجھُ پرِیتِ کرےءِ --	----	ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥
تِچرُ جانݨےَ بھلا کرِ جِچرُ لیوےَ دےءِ --2--	----	ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥
پئُڑی --	----	ਪਉੜੀ ॥
جِنِ اُپاۓ جیء تِنِ ہرِ راکھِیا --	----	ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥
انّمرِتُ سچا ناءُ بھوجنُ چاکھِیا --	----	ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥
تِپت رہے آگھاءِ مِٹی بھبھاکھِیا --	----	ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥
سبھ انّدرِ اِکُ ورتےَ کِنےَ وِرلےَ لاکھِیا --	----	ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥

جن نانکُ بھۓ نِہالُ پّربھ کی پاکھِیا ـــ20ـــ	----	ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥
سلوکُ م: 3 ـــ	----	ਸਲੋਕੁ ਮਃ ੩ ॥
ستِگر نوُ سبھُ کوُ ویکھدا جیتا جگتُ سنّسارُ ـــ	----	ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ڈِٹھےَ مُکتِ ن ہووئی جِچرُ سبدِ ن کرے وِیچارُ ـــ	----	ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ہئُمےَ مَیلُ ن چُکئی نامِ ن لگےَ پِیارُ ـــ	----	ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
اِکِ آپے بکھِس[1] مِلائِئنُ دُبِدھا تجِ وِکار ـــ | [1]بخشِ-	----	ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥
نانکُ اِکِ درسنُ دیکھِ مرِ ملے ستِگر ہیتِ پِیارِ ـــ1ـــ	----	ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥
م: 3 ـــ	----	ਮਃ ੩ ॥
ستِگُرو ن سیوِئو مُورکھ انّدھ گوارِ ـــ	----	ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥
دُوجےَ بھاءِ بہُتُ دُکھُ لاگا جلتا کرے پُکار ـــ	----	ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥

جِن کارنؕ گُرو وِسارِیا
سے ن اُپکرے انّتی وار ــ ـ

ਜਿਨ ਕਾਰਣ ਗੁਰੂ ਵਿਸਾਰਿਆ
ਸੇ ਨ ਉਪਕਰੇ ਅੰਤੀ ਵਾਰ ॥

نانک گُرمتی سُکھُ پائِیا
بکھسے[1] بکھسنْہار[2] ــ ـ2ــ ـ | [1]بخشے۔ [2]بخشنْہار۔

ਨਾਨਕ ਗੁਰਮਤੀ ਸੁਖੁ ਪਾਇਆ
ਬਖਸੇ ਬਖਸਣਹਾਰ ॥੨॥

پئُڑی ــ ـ

ਪਉੜੀ ॥

تُو آپے آپِ آپِ سبھُ کرتا
کوئی دُوجا ہوءِ سُ اورو کہِیۓ ــ ـ

ਤੂ ਆਪੇ ਆਪਿ ਆਪਿ ਸਭੁ ਕਰਤਾ
ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥

ہرِ آپے بولے آپِ بُلاوے
ہرِ آپے جلِ تھلِ روِ رہِیۓ ــ ـ

ਹਰਿ ਆਪੇ ਬੋਲੈ ਆਪਿ ਬੁਲਾਵੈ
ਹਰਿ ਆਪੇ ਜਲਿ ਥਲਿ ਰਵਿ ਰਹੀਐ ॥

ہرِ آپے مارے ہرِ آپے چھوڑے
من ہرِ سرنْی پڑِ رہِیۓ ــ ـ

ਹਰਿ ਆਪੇ ਮਾਰੇ ਹਰਿ ਆਪੇ ਛੋਡੈ
ਮਨ ਹਰਿ ਸਰਣੀ ਪੜਿ ਰਹੀਐ ॥

ہرِ بِنُ کوئی مارِ جِیوالِ ن سکے
من ہوءِ نِچِنّد نِسلُ ہوءِ رہِیۓ ــ ـ

ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ
ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

اُٹھدِیا بہدِیا سُتِیا سدا سدا ہرِ نامُ دھِیائِیۓ
جن نانک گُرمُکھِ ہرِ لہِیۓ
ــ ـ21ــ ـ1ــ ـ سُدھُ

ਉਠਦਿਆ ਬਹਦਿਆ ਸੁਤਿਆ ਸਦਾ ਸਦਾ
ਹਰਿ ਨਾਮੁ ਧਿਆਈਐ
ਜਨ ਨਾਨਕ ਗੁਰਮੁਖਿ ਹਰਿ ਲਹੀਐ
॥੨੧॥੧॥ ਸੁਧੁ

ੴ سِتنامُ کرتا پُرکھُ نِربھءُ نِروَیرُ اکال مُورتِ
اجُونی سَیبھنّ گُرپرّسادِ ــ ـ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

سورٹھِ مہلا[1] 1 گھرُ 1 چئُپدے ــ ـ | [1]محلا۔
Page#
[595]
ਸੋਰਠਿ ਮਹਲਾ ੧ ਘਰੁ ੧ ਚਉਪਦੇ ॥

سبھنا مرݨا آئِیا ویچھوڑا سبھناہ --	----	ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥
پُچھُ جاءِ سِیاݨِیا آگےَ مِلݨُ کِناہ --	----	ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥
جِن میرا ساہِبُ[1] وِیسرےَ وڈّڑی ویدن تِناہ --1-- | [1]صاحِبُ-	----	ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥
بھی سالاہِہُ[1] ساچا سوءِ -- | [1]سالاحِہُ-	----	ਭੀ ਸਾਲਾਹਿਹੁ ਸਾਚਾ ਸੋਇ ॥
جا کی ندرِ سدا سُکھُ ہوءِ -- رہاءُ --	----	ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥
وڈا کرِ سالاہݨا[1] ہےَ بھی ہوسی سوءِ -- | [1]سالاحݨا-	----	ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥
سبھنا داتا ایکُ تُو ماݨس داتِ ن ہوءِ --	----	ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥
جو تِسُ بھاوےَ سو تھیِئےَ رنّن کِ رُنّنےَ ہوءِ --2--	----	ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥
دھرتی اُپرِ کوٹ گڑھ کیتی گئی وجاءِ --	----	ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥
جو اسمانِ ن ماونی تِن نکِ نتھا پاءِ --	----	ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥

جے من جانڑِ سُولِیا کاہے مِٹھا کھاہِ --3--	----	ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥
نانک اَئُگنڑ جیتڑے تیتے گلی جنّجِیر[1] -- | [1]زنّجِیر-	----	ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
جے گُنڑ ہوںِ ت کِٹیئَنِ سے بھائی سے وِیر --	----	ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥
اگےَ گئے ن مننّیئَنِ مارِ کڈھہُ ویپِیر --4--1--	----	ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥
سورٹھِ مہلا[1] 1 گھرُ 1 -- | [1]محلا-	----	ਸੋਰਠਿ ਮਹਲਾ ੧ ਘਰੁ ੧ ॥
منُ ہالی کِرسانڑی کرنڑی سرمُ پانڑی تنُ کھیتُ --	----	ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
نامُ بیِجُ سنّتوکھُ سُہاگا رکھُ گرِیبی[1] ویسُ -- | [1]غرِیبی-	----	ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
بھاءُ کرم کرِ جنّمسی سے گھر بھاگٹھ دیکھُ --1--	----	ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥
بابا مائِیا ساتھِ ن ہوءِ --	----	ਬਾਬਾ ਮਾਇਆ ਸਾਥਿ ਨ ਹੋਇ ॥
اِنِ مائِیا جگُ موہِیا وِرلا بُوجھےَ کوءِ -- رہاءُ --	----	ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥

ہانڑُ ہٹُ کرِ آرجا سچُ نامُ کرِ وتھُ --	----	ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥
سُرتِ سوچ کرِ بھانْڈسال تِسُ وِچِ تِس نو رکھُ --	----	ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
ونْجارِیا سِءُ ونْجُ کرِ لےَ لاہا من ہسُ --2--	----	ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥
سُنڑِ ساست سئُداگری ستُ گھوڑے لےَ چلُ --	----	ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥
کھرچُ بنّنُ چنّگِیائِیا متُ من جانڑہِ کلُ --	----	ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥
نِرنّکار کےَ دیسِ جاہِ تا سُکھِ لہہِ مہلُ[1] --3-- | محلُ[1]-	----	ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥
لاءِ چِتُ کرِ چاکری منّنِ نامُ کرِ کنّمُ --	----	ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥
بنّنُ بدِییا کرِ دھاونْی تا کو آکھےَ دھنّنُ --	----	ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
نانک وکھےَ ندرِ کرِ چڑےَ چوگنْ ونّنُ --4--2--	Page# [596]	ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥
سورٹھِ م: 1 چئُتُکے --	----	ਸੋਰਠਿ ਮਃ ੧ ਚਉਤੁਕੇ ॥

ماءِ باپ کوٗ بیٹا نِیکا سسُرے چتُرُ جوائی --	----	ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥
بال کنّنِیا گوٗ باپُ پِیارا بھائی گوٗ اتِ بھائی --	----	ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥
ہُکمُ[1] بھِئیا باہرُ گھرُ چھوڈِیا کھِن مہِ بھئی پرائی -- | [1]حُکمُ-	----	ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥
نامُ دانُ اِسنانُ ن منمُکھِ تِتُ تنِ دھوڑِ دھُمائی --1--	----	ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥
منُ مانِیا نامُ سکھائی --	----	ਮਨੁ ਮਾਨਿਆ ਨਾਮੁ ਸਖਾਈ ॥
پاءِ پرءُ گُر کے بلِہارے جِنِ ساچی بُوجھ بُجھائی -- رہاءُ --	----	ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥
جگ سِءُ جھوُٹھ پرِّیتِ منُ بیدھِیا جن سِءُ وادُ رچائی --	----	ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥
مائِیا مگنُ اہِنِسِ مگُ جوہے نامُ ن لیوے مرے بِکھُ کھائی --	----	ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥
گنّدھݨ وَیݨِ رتا ہِتکاری سبدے سُرتِ ن آئی --	----	ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥
رنّگِ ن راتا رسِ نہی بیدھِیا منمُکھِ پتِ گوائی --2--	----	ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥

سادھ سبھا مہِ سہجُ ن چاکھِیا جِہبا رسُ نہی رائی ۔۔	----	ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥
منُ تنُ دھنُ اپُنا کرِ جانِیا در کی کھبرِ[1] ن پائی ۔۔ | [1]خبر۔	----	ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥
اکھی مِیٹِ چلِیا انّدھِیارا گھرُ درُ دِسےَ ن بھائی ۔۔	----	ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥
جم درِ بادھا ٹھؤُر ن پاوےَ اپُنا کِیا کمائی ۔۔3۔۔	----	ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥
ندرِ کرے تا اکھی ویکھا کہݨا کتھنُ ن جائی ۔۔	----	ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥
کنّنی سُݨِ سُݨِ سبدِ سلاہی[1] انّمرِتُ رِدےَ وسائی ۔۔ | [1]سلاحی۔	----	ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥
نِربھءُ نِرنّکارُ نِروَیرُ پوُرن جوتِ سمائی ۔۔	----	ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥
نانک گُر وِݨُ بھرمُ ن بھاگےَ سچِ نامِ وڈِیائی ۔۔4۔۔3۔۔	----	ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥
سورٹھِ مہلا[1] 1 دُتُکے ۔۔ | [1]محلا۔	----	ਸੋਰਠਿ ਮਹਲਾ ੧ ਦੁਤੁਕੇ ॥
پُڑُ دھرتی پُڑُ پاݨی آسݨُ چارِ کُنّٹ چئُبارا ۔۔	----	ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥

سگل بھونڑ کی مُورتِ ایکا مُکھِ تیرے ٹکسالا --1--	----	ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥
میرے ساہِبا[1] تیرے چوج وِڈاٹا -- | [1]صاحِبا-	----	ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥
جلِ تھلِ مہیئلِ بھرِپُرِ لیٹا آپے سرب سماٹا -- رہاءُ --	----	ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥
جہ جہ دیکھا تہ جوتِ تُماری تیرا رُوپُ کِنیہا --	----	ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥
اِکتُ رُوپِ پھِرہِ پرچھنّا کوءِ ن کِس ہی جیہا --2--	----	ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥
انّڈج جیرج اُتبھُج سیتج تیرے کیتے جنّتا --	----	ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥
ایکُ پُربُ مےَ تیرا دیکھیا تُوں سبھنا ماہِ رونّتا --3--	----	ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥
تیرے گُنڑ بہتے مےَ ایکُ ن جاٹیا مےَ مُورکھ کِچھُ دِیجے --	----	ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥
پرٹوتِ نانک سُنڑِ میرے ساہِبا[1] ڈُبدا پتھرُ لیجے --4--4-- | [1]صاحِبا-	----	ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥
سورٹھِ مہلا[1] 1 -- | [1]محلا-	----	ਸੋਰਠਿ ਮਹਲਾ ੧ ॥

ہءُ پاپی پتِتُ پرم پاکھنڈی تُو نِرملُ نِرنکاری ۔۔	----	ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥
انّمرِتُ چاکھِ پرم رسِ راتے ٹھاکُر سرنِ تُماری ۔۔1۔۔	----	ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥
کرتا تُو مےَ مانڑُ نِمانڑے ۔۔	----	ਕਰਤਾ ਤੂ ਮੈ ਮਾਣੁ ਨਿਮਾਣੇ ॥
مانڑُ مہتُ نامُ دھنُ پلےَ ساچےَ سبدِ سمانڑے ۔۔ رہاءُ ۔۔	----	ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥
تُو پُورا ہم اُورے ہوچھے تُو گئُرا ہم ہئُرے ۔۔	----	ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥
تُجھ ہی من راتے اہِنِس پربھاتے ہرِ رسنا جپِ من رے ۔۔2۔۔	----	ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥
تُم ساچے ہم تُم ہی راچے سبدِ بھیدِ پھُنِ ساچے ۔۔	Page# [597]	ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥
اہِنِس نامِ رتے سے سُوچے مرِ جنمے سے کاچے ۔۔3۔۔	----	ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥
اورُ ن دِسےَ کِسُ سالاہی[1] تِسہِ سرِیکُ[2] ن کوئی ۔۔ | [1]سالاحی۔ [2]شرِیکُ۔	----	ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥
پرنوتِ نانکُ داسنِ داسا گُرمتِ جانِیا سوئی ۔۔4۔۔5۔۔	----	ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥

ਸੋਰਠਿ ਮਹਲਾ ੧ ॥	سورٹھِ مہلا[1] 1 ـ ـ | [1]محلا ـ
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥	الکھ اپار اگنّم اگوچر نا تِسُ کالُ ن کرما ـ ـ
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥	جاتِ[1] اجاتِ[2] اجونی سنّبھءُ نا تِسُ بھاءُ ن بھرما ـ ـ1ـ ـ | [1]زاتِ ـ [2]ازاتِ ـ
ਸਾਚੇ ਸਚਿਆਰ ਵਿਟਹੁ ਕੁਰਬਾਣੁ ॥	ساچے سچِیار وِٹہُ کُربانڑُ[1] ـ ـ | [1]قُربانڑُ ـ
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥	نا تِسُ رُوپ ورنُ نہی ریکھِیا ساچےَ سبدِ نِیسانڑُ[1] ـ ـ رہاءُ ـ ـ | [1]نِیشانڑُ ـ
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥	نا تِسُ مات پِتا سُت بنّدھپ نا تِسُ کامُ ن ناری ـ ـ
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥	اُکل نِرنّجن اپر پرنّپرُ سگلی جوتِ تُماری ـ ـ2ـ ـ
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥	گھٹ گھٹ انّترِ برّہمُ لُکائِیا گھٹِ گھٹِ جوتِ سبائی ـ ـ
ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥	بجر کپاٹ مُکتے گُرمتی نِربھےَ تاڑی لائی ـ ـ3ـ ـ
ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥	جنّت اُپاءِ کالُ سِرِ جنّتا وسگتِ جُگتِ سبائی ـ ـ

ستگُر سیوِ پدارتھُ پاوہِ چھوٹہِ سبدُ کمائی --4--	----	ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥
سُوچے بھاڈے ساچُ سماوے وِرلے سُوچاچاری --	----	ਸੁਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥
تنّتے کءُ پرم تنّتُ مِلائیا نانک سرنِ تُماری --5--6--	----	ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥
سورٹھِ مہلا[1] 1 -- | محلا[1]	----	ਸੋਰਠਿ ਮਹਲਾ ੧ ॥
جِءُ مِینا بِنُ پانٹیئے تِءُ ساکتُ مرےَ پِیاس --	----	ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
تِءُ ہرِ بِنُ مرِیئے رے منا جو بِرتھا جاوے ساسُ --1--	----	ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
من رے رام نام جسُ لےءِ --	----	ਮਨ ਰੇ ਰਾਮ ਨਾਮ ਜਸੁ ਲੇਇ ॥
بِنُ گر اِہُ رسُ کِءُ لہءُ گُرُ میلے ہرِ دےءِ -- رہاءُ --	----	ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
سنّت جنا مِلُ سنّگتی گُرمُکھِ تیرتھُ ہوءِ --	----	ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
اٹھسٹھِ تیرتھ مجنا گر درسُ پراپتِ ہوءِ --2--	----	ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥

جِءُ جوگی جت باہرا تپُ ناہی ستُ سنّتوکھُ --	----	ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
تِءُ نامےَ بِنُ دیہُری جمُ مارے انّترِ دوکھُ --3--	----	ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
ساکت پّریمُ ن پائیئےَ ہرِ پائیئےَ ستِگُر بھاءِ --	----	ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥
سُکھ دُکھ داتا گُرُ ملےَ کہُ نانک سِپھتِ[1] سماءِ --4--7-- |	----	ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥
[1]صِفتِ-		
سورٹھِ مہلا[1] 1 -- | [1]محلا-	----	ਸੋਰਠਿ ਮਹਲਾ ੧ ॥
تُو پّربھ داتا دانِ متِ پُورا ہم تھارے بھیکھاری جیءُ --	----	ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥
مےَ کیا ماگءُ کِچھُ تھِرُ ن رہائی ہرِ دِجےَ نامُ پیاری جیءُ --1--	----	ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥
گھٹِ گھٹِ روِ رہِیا بنواری --	----	ਘਟਿ ਘਟਿ ਰਵਿ ਰਹਿਆ ਬਨਵਾਰੀ ॥
جلِ تھلِ مہِیئلِ گُپتو ورتےَ گُر سبدی دیکھِ نِہاری جیءُ -- رہاءُ --	----	ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥
مرت پئِیال اکاسُ دِکھائِئو گُرِ ستِگُرِ کِرپا دھاری جیءُ --	----	ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

سو برہمُ اجونی ہےَ بھی ہونی گھٹ بھیترِ دیکھُ مُراری جیءُ --2--	----	ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥
جنم مرن کءُ اِہُ جگُ بپڑو اِنِ دوجےَ بھگتِ وِساری جیءُ --	----	ਜਨਮ ਮਰਨ ਕਉ ਇਹੁ ਜਗੁ ਬਪੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥
ستِگُرُ ملےَ ت گُرمتِ پائیئےَ ساکت باجی[1] ہاری جیءُ --3-- | [1]بازی-	Page# [598]	ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥
ستِگُر بنّدھن توڑِ نِرارے بہُڑِ ن گربھ مجھاری جیءُ --	----	ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥
نانکُ گیان رتنُ پرگاسیا ہرِ منِ وسیا نِرنّکاری جیءُ --4--8--	----	ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
سورٹھِ مہلا[1] 1 -- | [1]محلا-	----	ਸੋਰਠਿ ਮਹਲਾ ੧ ॥
جِسُ جل نِدھِ کارنِ تُم جگِ آئے سو انمرِتُ گُر پاہی جیءُ --	----	ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
چھوڈہُ ویسُ بھیکھ چتُرائی دُبدھا اِہُ پھلُ ناہی جیءُ --1--	----	ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
من رے تھِرُ رہُ متُ کت جاہی جیءُ --	----	ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
باہرِ ڈھوڈھت بہُتُ دُکھُ پاوہِ گھرِ انمرِتُ گھٹ ماہی جیءُ -- رہاءُ --	----	ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥

اوگُݨ چھوڈِ گُݨا کءُ دھاوہُ
کرِ اوگُݨ پچھُتاہی جیءُ --

ਅਵਗੁਣ ਛੋਡਿ ਗੁਣਾ ਕਉ ਧਾਵਹੁ
ਕਰਿ ਅਵਗੁਣ ਪਛੁਤਾਹੀ ਜੀਉ ॥

سر اپسر کی سار ن جاݨہِ
پھِرِ پھِرِ کیِچ بُڈاہی جیءُ --2--

ਸਰ ਅਪਸਰ ਕੀ ਸਾਰ ਨ ਜਾਣਹਿ
ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥

انّترِ مَیلُ لوبھ بہُ جھوٹھے
باہرِ ناوہُ کاہی جیءُ --

ਅੰਤਰਿ ਮੈਲੁ ਲੋਭ ਬਹੁ ਝੂਠੇ
ਬਾਹਰਿ ਨਾਵਹੁ ਕਾਹੀ ਜੀਉ ॥

نِرمل نامُ جپہُ سد گُرمُکھِ
انّتر کی گتِ تاہی جیءُ --3--

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ
ਅੰਤਰ ਕੀ ਗਤਿ ਤਾਹੀ ਜੀਉ ॥੩॥

پرہرِ لوبھُ نِنّدا کوڑُ تیاگہُ
سچُ گُر بچنی پھلُ پاہی جیءُ --

ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ
ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥

جِءُ بھاوے تِءُ راکھہُ ہرِ جیءُ
جن نانک سبدِ سلاہی[1] جیءُ --4--9--

ਜਿਉ ਭਾਵੈ ਤਿਉ ਰਾਖਹੁ ਹਰਿ ਜੀਉ
ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥

[1] سلاحی-

سورٹھِ مہلا[1] 1 پنّچپدے -- | [1] محلا-

ਸੋਰਠਿ ਮਹਲਾ ੧ ਪੰਚਪਦੇ ॥

اپنا گھرُ مُوست راکھِ ن ساکہِ
کی پر گھرُ جوہن لاگا --

ਅਪਨਾ ਘਰੁ ਮੂਸਤ ਰਾਖਿ ਨ ਸਾਕਹਿ
ਕੀ ਪਰ ਘਰੁ ਜੋਹਨ ਲਾਗਾ ॥

گھرُ درُ راکھِ جے رسُ چاکھہِ
جو گُرمُکھِ سیوکُ لاگا --1--

ਘਰੁ ਦਰੁ ਰਾਖਹਿ ਜੇ ਰਸੁ ਚਾਖਹਿ
ਜੋ ਗੁਰਮੁਖਿ ਸੇਵਕੁ ਲਾਗਾ ॥੧॥

من رے سمجھ کون متِ لاگا --	----	ਮਨ ਰੇ ਸਮਝੁ ਕਵਨ ਮਤਿ ਲਾਗਾ ॥
نامُ وِسارِ ان رس لوبھانے پھِرِ پچھُتاہِ ابھاگا -- رہاءُ --	----	ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
آوت کءُ ہرکھ جات کءُ روۄہِ اِہُ دُکھُ سُکھُ نالے لاگا --	----	ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
آپے دُکھ سُکھ بھوگِ بھوگاوے گُرمُکھِ سو انراگا --2--	----	ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
ہرِ رس اُوپرِ اورُ کِیا کہیۓ جِنِ پیِیا سو ترِپتاگا --	----	ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
مائِیا موہِت جِنِ اِہُ رسُ کھوئِیا جا ساکت دُرمتِ لاگا --3--	----	ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
من کا جیءُ پونپتِ دیہی دیہی مہِ دےءُ سماگا --	----	ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
جے تُو دیہِ ت ہرِ رسُ گائی منُ ترِپتے ہرِ لِو لاگا --4--	----	ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
سادھسنّگتِ مہِ ہرِ رسُ پائیۓ گُرِ ملِۓ جم بھءُ بھاگا --	----	ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥

ਨਾਨਕ ਰਾਮ ਨਾਮੁ ਜਪਿ ਗੁਰਮੁਖਿ
ਹਰਿ ਪਾਏ ਮਸਤਕਿ ਭਾਗਾ ॥੫॥੧੦॥

نانک رام نامُ جپِ گُرمُکھِ
ہرِ پاۓ مستکِ بھاگا --5--10--

ਸੋਰਠਿ ਮਹਲਾ ੧ ॥

سورٹھِ مہلا[1] 1 -- | [1]محلا-

ਸਰਬ ਜੀਆ ਸਿਰਿ ਲੇਖੁ ਧੁਰਾਹੂ
ਬਿਨੁ ਲੇਖੈ ਨਹੀ ਕੋਈ ਜੀਉ ॥

سرب جِیا سِرِ لیکھُ دھُراہُو
بِنُ لیکھےَ نہی کوئی جی ءُ --

ਆਪਿ ਅਲੇਖੁ ਕੁਦਰਤਿ ਕਰਿ ਦੇਖੈ
ਹੁਕਮਿ ਚਲਾਏ ਸੋਈ ਜੀਉ ॥੧॥

آپِ الیکھُ کُدرتِ[1] کرِ دیکھےَ
ہُکمِ[2] چلاۓ سوئی جی ءُ --1-- | [1]قُدرتِ-
[2]حکمِ-

ਮਨ ਰੇ ਰਾਮ ਜਪਹੁ ਸੁਖੁ ਹੋਈ ॥

من رے رام جپہُ سُکھُ ہوئی --

ਅਹਿਨਿਸਿ ਗੁਰ ਕੇ ਚਰਨ ਸਰੇਵਹੁ
ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥

اہِنِس گُر کے چرن سریوہُ
ہرِ داتا بھُگتا سوئی -- رہاءُ --

ਜੋ ਅੰਤਰਿ ਸੋ ਬਾਹਰਿ ਦੇਖਹੁ
ਅਵਰੁ ਨ ਦੂਜਾ ਕੋਈ ਜੀਉ ॥

جو انّترِ سو باہرِ دیکھہُ
اورُ ن دُوجا کوئی جی ءُ --

Page# [599]

ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ
ਘਟਿ ਘਟਿ ਜੋਤਿ ਸਮੋਈ ਜੀਉ ॥੨॥

گُرمُکھِ ایک دِرسٹِ کرِ دیکھہُ
گھٹِ گھٹِ جوتِ سموئی جی ءُ --2--

ਚਲਤੌ ਠਾਕਿ ਰਖਹੁ ਘਰਿ ਅਪਨੈ
ਗੁਰ ਮਿਲਿਐ ਇਹ ਮਤਿ ਹੋਈ ਜੀਉ ॥

چلتَو ٹھاکِ رکھہُ گھرِ اپنےَ
گُر مِلِۓ اِہ متِ ہوئی جی ءُ --

ਦੇਖਿ ਅਦ੍ਰਿਸਟੁ ਰਹਉ ਬਿਸਮਾਦੀ
ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥

دیکھِ ادرِسٹُ رہءُ بِسمادی
دُکھُ بِسرے سُکھُ ہوئی جی ءُ --3--

پیوہُ اپِءُ پرم سُکھُ پائیئےَ نِج گھرِ واسا ہوئی جیءُ --	----	ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥
جنم مرنْ بھو بھنّجنُ گائیئےَ پُنرپِ جنمُ ن ہوئی جیءُ --4--	----	ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥
تتُ نِرنّجنُ جوتِ سبائی سوہنّ بھیدُ ن کوئی جیءُ --	----	ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥
اپرنّپر پاربرہمُ پرمیسرُ نانک گُرُ مِلیا سوئی جیءُ --5--11--	----	ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥
سورٹھِ مہلا[1] 1 گھرُ 3 | [1] محلا-	----	ਸੋਰਠਿ ਮਹਲਾ ੧ ਘਰੁ ੩
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
جا تِسُ بھاوا تد ہی گاوا --	----	ਜਾ ਤਿਸੁ ਭਾਵਾ ਤਦ ਹੀ ਗਾਵਾ ॥
تا گاوے کا پھلُ پاوا --	----	ਤਾ ਗਾਵੇ ਕਾ ਫਲੁ ਪਾਵਾ ॥
گاوے کا پھلُ ہوئی --	----	ਗਾਵੇ ਕਾ ਫਲੁ ਹੋਈ ॥
جا آپے دیوے سوئی --1--	----	ਜਾ ਆਪੇ ਦੇਵੈ ਸੋਈ ॥੧॥
من میرے گُر بچنی نِدھِ پائی --	----	ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥
تا تے سچ مہِ رہِیا سمائی -- رہاءُ --	----	ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥
گُر ساکھی انترِ جاگی --	----	ਗੁਰ ਸਾਖੀ ਅੰਤਰਿ ਜਾਗੀ ॥
تا چنّچل متِ تیاگی --	----	ਤਾ ਚੰਚਲ ਮਤਿ ਤਿਆਗੀ ॥
گُر ساکھی کا اُجیارا --	----	ਗੁਰ ਸਾਖੀ ਕਾ ਉਜੀਆਰਾ ॥

تا مِٹیا سگل اندّھیارا ۔۔2۔۔	----	ਤਾ ਮਿਟਿਆ ਸਗਲ ਅੰਧ੍ਯ਼ਾਰਾ ॥੨॥
گُر چرنی منُ لاگا ۔۔	----	ਗੁਰ ਚਰਨੀ ਮਨੁ ਲਾਗਾ ॥
تا جم کا مارگُ بھاگا ۔۔	----	ਤਾ ਜਮ ਕਾ ਮਾਰਗੁ ਭਾਗਾ ॥
بھےَ وِچ نِربھءُ پائِیا ۔۔	----	ਭੈ ਵਿਚਿ ਨਿਰਭਉ ਪਾਇਆ ॥
تا سہجےَ کےَ گھرِ آئِیا ۔۔3۔۔	----	ਤਾ ਸਹਜੈ ਕੈ ਘਰਿ ਆਇਆ ॥੩॥
بھݨتِ نانکُ بُوجھےَ کو بیچاری ۔۔	----	ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥
اِسُ جگ مہِ کرݨی ساری ۔۔	----	ਇਸੁ ਜਗ ਮਹਿ ਕਰਣੀ ਸਾਰੀ ॥
کرݨی کیِرتِ ہوئی ۔۔	----	ਕਰਣੀ ਕੀਰਤਿ ਹੋਈ ॥
جا آپے مِلیا سوئی ۔۔4۔۔1۔۔12۔۔	----	ਜਾ ਆਪੇ ਮਿਲਿਆ ਸੋਈ ॥੪॥੧॥੧੨॥
سورٹھِ مہلا[1] 3 گھرُ 1 | [1]محلا۔	----	ਸੋਰਠਿ ਮਹਲਾ ੩ ਘਰੁ ੧
ੴ ستِگر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
سیوک سیو کرہِ سبھِ تیری جِن سبدے ساد آئِیا ۔۔	----	ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥
گُر کِرپا تے نِرملُ ہویا جِنِ وِچہُ آپُ گوائِیا ۔۔	----	ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥
اندِنُ گُݨ گاوہِ نت ساچے گُر کےَ سبدِ سُہائِیا ۔۔1۔۔	----	ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥
میرے ٹھاکُر ہم بارِک سرݨِ تُماری ۔۔	----	ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥

ایکو سچا سچ تُو کیولُ آپ مُراری -- رہاءُ --	----	ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥
جاگت رہے تِنی پّربھُ پائِیا سبدے ہئُمے ماری --	----	ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥
گِرہی مہِ سدا ہرِ جن اُداسی گِیان تت بِیچاری --	----	ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥
ستِگُرُ سیوِ سدا سُکھُ پائِیا ہرِ راکھِیا اُر دھاری --2--	----	ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥
اِہُ منُوِیا دہ دِس دھاودا دُوجے بھاءِ کھُیائِیا --	----	ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥
منمُکھ مُگدھُ ہرِ نامُ ن چیتے بِرتھا جنمُ گوائِیا --	----	ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥
ستِگُرُ بھیٹے تا ناءُ پاۓ ہئُمے موہُ چُکائِیا --3--	Page# [600]	ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥
ہرِ جن ساچے ساچُ کماوہِ گُر کے سبدِ وِیچاری --	----	ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥
آپے میلِ لۓ پّربھِ ساچے ساچُ رکھِیا اُر دھاری --	----	ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥

نانک ناوہُ گتِ متِ پائی ایہا راسِ ہماری ۔۔4۔۔1۔۔	----	ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥
سورٹھِ مہلا[1] 3 ۔۔ | محلا[1]۔	----	ਸੋਰਠਿ ਮਹਲਾ ੩ ॥
بھگتِ کھجانا[1] بھگتن کءُ دِییا ناءُ ہرِ دھنُ سچّ سوءِ ۔۔ | خزانا[1]۔	----	ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥
اکھُٹُ نام دھنُ کدے نِکھُٹے ناہی کِنےَ ن کیِمتِ[1] ہوءِ ۔۔ | قیمتِ[1]۔	----	ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥
نام دھنِ مُکھ اُجلے ہوئے ہرِ پائِیا سچّ سوءِ ۔۔1۔۔	----	ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥
من میرے گُر سبدی ہرِ پائِیا جاءِ ۔۔	----	ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥
بِنُ سبدےَ جگُ بھُلدا پھِردا درگہ ملےَ سجاءِ[1] ۔۔ رہاءُ ۔۔ | سزاءِ[1]۔	----	ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥
اِسُ دیہی اندرِ پنّچ چور وسہِ کامُ کرودھُ لوبھُ موہُ اہنکارا ۔۔	----	ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
انّمرِتُ لُوٹہِ منمُکھ نہی بُوجھہِ کوءِ ن سُنےَ پُوکارا ۔۔	----	ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥
انّدھا جگتُ انّدھُ ورتارا باجھ گُرو گُبارا[1] ۔۔2۔۔ | غُبارا[1]۔	----	ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥

ہئُمےَ میرا کرِ کرِ وِگُتے
کِہُ چلےَ ن چلدِیا نالِ --

ਹਉਮੈ ਮੇਰਾ ਕਰਿ ਕਰਿ ਵਿਗੁਤੇ
ਕਿਹੁ ਚਲੈ ਨ ਚਲਦਿਆ ਨਾਲਿ ॥

گُرمُکھِ ہووے سُ نامُ دھِیاوے
سدا ہرِ نامُ سمالِ --

ਗੁਰਮੁਖਿ ਹੋਵੈ ਸੁ ਨਾਮੁ ਧਿਆਵੈ
ਸਦਾ ਹਰਿ ਨਾਮੁ ਸਮਾਲਿ ॥

سچی بانْی ہرِ گُنْ گاوے
ندری ندرِ نِہالِ --3--

ਸਚੀ ਬਾਣੀ ਹਰਿ ਗੁਣ ਗਾਵੈ
ਨਦਰੀ ਨਦਰਿ ਨਿਹਾਲਿ ॥੩॥

ستِگُر گیانُ سدا گھٹِ چانڻُ
امرُ سِرِ بادِساہا[1] -- | [1]بادِشاہا-

ਸਤਿਗੁਰ ਗਿਆਨੁ ਸਦਾ ਘਟਿ ਚਾਨਣੁ
ਅਮਰੁ ਸਿਰਿ ਬਾਦਿਸਾਹਾ ॥

اندِنُ بھگتِ کرہِ دِنُ راتی
رام نامُ سچُ لاہا --

ਅਨਦਿਨੁ ਭਗਤਿ ਕਰਹਿ ਦਿਨੁ ਰਾਤੀ
ਰਾਮ ਨਾਮੁ ਸਚੁ ਲਾਹਾ ॥

نانک رام نامِ نِستارا
سبدِ رتے ہرِ پاہا --4--2--

ਨਾਨਕ ਰਾਮ ਨਾਮਿ ਨਿਸਤਾਰਾ
ਸਬਦਿ ਰਤੇ ਹਰਿ ਪਾਹਾ ॥੪॥੨॥

سورٹھِ م: 3 --

ਸੋਰਠਿ ਮਃ ੩ ॥

داسنِ داسُ ہووے تا ہرِ پاۓ
وِچہُ آپُ گوائی --

ਦਾਸਨਿ ਦਾਸੁ ਹੋਵੈ ਤਾ ਹਰਿ ਪਾਏ
ਵਿਚਹੁ ਆਪੁ ਗਵਾਈ ॥

بھگتا کا کارجُ ہرِ انندُ ہے
اندِنُ ہرِ گُنْ گائی --

ਭਗਤਾ ਕਾ ਕਾਰਜੁ ਹਰਿ ਅਨੰਦੁ ਹੈ
ਅਨਦਿਨੁ ਹਰਿ ਗੁਣ ਗਾਈ ॥

سبدِ رتے سدا اِک رنگی
ہرِ سِءُ رہے سمائی --1--

ਸਬਦਿ ਰਤੇ ਸਦਾ ਇਕ ਰੰਗੀ
ਹਰਿ ਸਿਉ ਰਹੇ ਸਮਾਈ ॥੧॥

ہرِ جیءُ ساچی ندرِ تُماری --	----	ਹਰਿ ਜੀਉ ਸਾਚੀ ਨਦਰਿ ਤੁਮਾਰੀ ॥
آپݨیا داسا نوٗ کرِپا کرِپیارے راکھہُ پَیج ہماری -- رہاءُ --	----	ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥
سبدِ سلاہی[1] سدا ہءُ جِیوا گُرمتی بھءُ بھاگا --	----	ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥
میرا پ٘ربھُ ساچا اتِ سُیالِءُ گُرُ سیوِیا چِتُ لاگا --	----	ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥
ساچا سبدُ سچی سچُ باݨی سو جنُ اندِنُ جاگا --2--	----	ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥
مہا گنّبھیرُ سدا سُکھداتا تِس کا انّتُ ن پائِیا --	----	ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥
پوٗرے گُر کی سیوا کیِنی اچِنّتُ ہرِ منّنِ وسائِیا --	----	ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥
منُ تنُ نِرملُ سدا سُکھُ انّترِ وِچہُ بھرمُ چُکائِیا --3--	----	ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥
ہرِ کا مارگُ سدا پنّتھُ وِکھڑا کوٗ پاۓ گُر وِیچارا --	----	ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥
ہرِ کےَ رنّگِ راتا سبدے ماتا ہئُمےَ تجے وِکارا --	----	ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥

[1] سلاحی-

نانک نامِ رتا اِک رنّگی سبدِ سوارنٹھارا ـ۔ـ4ـ۔ـ3ـ۔ـ	----	ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥
سورٹھِ مہلا[1] 3 ـ۔ـ | [1]محلا۔	----	ਸੋਰਠਿ ਮਹਲਾ ੩ ॥
ہرِ جیءُ تُدھُ نو سدا سالاہی[1] پِیارے جِچرُ گھٹ انّترِ ہےَ ساسا ـ۔ـ | [1]سالاحی۔	Page# [601]	ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
اِکُ پلُ کھِنُ وِسرہِ توُ سُیامی جانٹءُ برس پچاسا ـ۔ـ	----	ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥
ہم موُڑ مُگدھ سدا سے بھائی گُر کےَ سبدِ پرّگاسا ـ۔ـ1ـ۔ـ	----	ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥
ہرِ جیءُ تُم آپے دیہُ بُجھائی ـ۔ـ	----	ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥
ہرِ جیءُ تُدھُ وِٹہُ وارِیا سد ہی تیرے نام وِٹہُ بلِ جائی ـ۔ـ رہاءُ ـ۔ـ	----	ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
ہم سبدِ مُئے سبدِ مارِ جیِوالے بھائی سبدے ہی مُکتِ پائی ـ۔ـ	----	ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
سبدے منُ تنُ نِرملُ ہویا ہرِ وسِیا منِ آئی ـ۔ـ	----	ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥
سبدُ گُر داتا جِتُ منُ راتا ہرِ سِءُ رہِیا سمائی ـ۔ـ2ـ۔ـ	----	ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥

سبدُ ن جانٹہِ سے انّنے بولے سے کِتُ آئے سنّسارا ۔۔	ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥
ہرِ رسُ ن پائیا بِرتھا جنمُ گوائیا جنّمہِ وارو وارا ۔۔	ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥
بِسٹا کے کیڑے بِسٹا ماہِ سمانٹے منمُکھ مُگدھ گُبارا[1] ۔۔3۔۔ | [1]غُبارا۔	ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥
آپے کرِ ویکھے مارگِ لائے بھائی تِس بِنُ اورُ ن کوئی ۔۔	ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥
جو دھُرِ لِکھیا سُ کوءِ ن میٹے بھائی کرتا کرے سُ ہوئی ۔۔	ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥
نانک نامُ وسیا من انترِ بھائی اورُ ن دُوجا کوئی ۔۔4۔۔4۔۔	ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
سورٹھِ مہلا[1] 3 ۔۔ | [1]محلا۔	ਸੋਰਠਿ ਮਹਲਾ ੩ ॥
گُرمُکھِ بھگتِ کرہِ پربھ بھاوہِ اندِنُ نامُ وکھانٹے ۔۔	ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥
بھگتا کی سار کرہِ آپِ راکھہِ جو تیرے منِ بھانٹے ۔۔	ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥
تُو گُندَاتا سبدِ پچھاتا گُٹ کہِ گُنی سمانٹے ۔۔1۔۔	ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥

من میرے ہرِ جیءُ سدا سمالِ --	----	ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥
انّت کالِ تیرا بیلی ہووَے سدا نبھےَ تیرےَ نالِ -- رہاءُ --	----	ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥
دُسٹ چئُکڑی سدا کُوڑُ کماوہِ نا بُوجھہِ وِیچارے --	----	ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥
نِنّدا دُسٹی تے کِنِ پھلُ پائِیا ہرناکھس نکھہِ بِدارے --	----	ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
پّرہِلادُ جنُ سد ہرِ گُنْ گاوَے ہرِ جیءُ لئے اُبارے --2--	----	ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥
آپس کءُ بہُ بھلا کرِ جانْہِ منمُکھِ متِ ن کائی --	----	ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥
سادھُو جن کی نِنّدا وِیاپے جاسنِ جنمُ گوائی --	----	ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥
رام نامُ کدے چیتہِ ناہی انّتِ گۓ پچھُتائی --3--	----	ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥
سپھلُ جنمُ بھگتا کا کیِتا گُر سیوا آپِ لاۓ --	----	ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥
سبدے راتے سہجے ماتے اندنُ ہرِ گُنْ گاۓ --	----	ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥

نانکؑ داسُ کہےَ بینںّتی ہءُ لاگا تِن کےَ پاۓ --4--5--	----	ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥
سورٹھِ مہلا[1] 3 -- | [1]محلا-	----	ਸੋਰਠਿ ਮਹਲਾ ੩ ॥
سو سِکھُ سکھا بنّدھپُ ہےَ بھائی جِ گُر کے بھانڑےَ وِچ آوےَ --	----	ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
آپنڑےَ بھانڑےَ جو چلےَ بھائی وِچھُڑِ چوٹا کھاوےَ --	----	ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
بِنُ ستِگُر سُکھُ کدے ن پاوےَ بھائی پھِرِ پھِرِ پچھوتاوےَ --1--	----	ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥
ہرِ کے داس سُہیلے بھائی --	----	ਹਰਿ ਕੇ ਦਾਸ ਸੁਹੇਲੇ ਭਾਈ ॥
جنم جنم کے کِلبِکھ دُکھ کاٹے آپے میل مِلائی -- رہاءُ --	----	ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥
اِہُ کُٹنّبُ سبھُ جیء کے بنّدھن بھائی بھرمِ بھُلا سَینْسارا --	Page# [602]	ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥
بِنُ گُر بنّدھن ٹُوٹہِ ناہی گُرمُکھِ موکھ دُیارا --	----	ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥
کرم کرہِ گُر سبدُ ن پچھانڑہِ مرِ جنمہِ وارو وارا --2--	----	ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥

ہءُ میرا جگُ پلچ رہیا بھائی	----	ਹਉ ਮੇਰਾ ਜਗੁ ਪਲਚਿ ਰਹਿਆ ਭਾਈ
کوءِ ن کِس ہی کیرا --		ਕੋਇ ਨ ਕਿਸ ਹੀ ਕੇਰਾ ॥
گُرمُکھِ مہلُ[1] پائِنِ گُݨ گاوݨِ	----	ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ
نِج گھرِ ہوءِ بسیرا -- | محلُ[1]-		ਨਿਜ ਘਰਿ ਹੋਇ ਬਸੇਰਾ ॥
اَیتھےَ بُوجھےَ سُ آپُ پچھاݨےَ	----	ਐਥੈ ਬੂਝੈ ਸੁ ਆਪੁ ਪਛਾਣੈ
ہرِ پ٘ربھُ ہے تِس کیرا --3--		ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥
ستِگُرو سدا دئِیالُ ہے بھائی	----	ਸਤਿਗੁਰੂ ਸਦਾ ਦਇਆਲੁ ਹੈ ਭਾਈ
وِݨُ بھاگا کِیا پائیئےَ --		ਵਿਣੁ ਭਾਗਾ ਕਿਆ ਪਾਈਐ ॥
ایک ندرِ کرِ ویکھےَ سبھ اُوپرِ	----	ਏਕ ਨਦਰਿ ਕਰਿ ਵੇਖੈ ਸਭ ਊਪਰਿ
جیہا بھاءُ تیہا پھلُ پائیئےَ --		ਜੇਹਾ ਭਾਉ ਤੇਹਾ ਫਲੁ ਪਾਈਐ ॥
نانک نامُ وسےَ من انّترِ	----	ਨਾਨਕ ਨਾਮੁ ਵਸੈ ਮਨ ਅੰਤਰਿ
وِچہُ آپُ گوائیئےَ --4--6--		ਵਿਚਹੁ ਆਪੁ ਗਵਾਈਐ ॥੪॥੬॥
سورٹھِ مہلا[1] 3 چَوتُکے -- | محلا[1]-	----	ਸੋਰਠਿ ਮਹਲਾ ੩ ਚੌਤੁਕੇ ॥
سچی بھگتِ ستِگُر تے ہووےَ	----	ਸਚੀ ਭਗਤਿ ਸਤਿਗੁਰ ਤੇ ਹੋਵੈ
سچی ہِردےَ باݨی --		ਸਚੀ ਹਿਰਦੈ ਬਾਣੀ ॥
ستِگُر سیوے سدا سُکھُ پاۓ	----	ਸਤਿਗੁਰੁ ਸੇਵੇ ਸਦਾ ਸੁਖੁ ਪਾਏ
ہئُمےَ سبدِ سماݨی --		ਹਉਮੈ ਸਬਦਿ ਸਮਾਣੀ ॥
بِنُ گُر ساچے بھگتِ ن ہووی	----	ਬਿਨੁ ਗੁਰ ਸਾਚੇ ਭਗਤਿ ਨ ਹੋਵੀ
ہور بھُولی پھِرےَ اِیاݨی --		ਹੋਰ ਭੂਲੀ ਫਿਰੈ ਇਆਣੀ ॥

منمکھِ پھِرہِ سدا دُکھُ پاوہِ ڈُوبِ مُۓ وِنُڑ پاݨی ــ1ــ	----	ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥
بھائی رے سدا رہہُ سرݨائی ــ	----	ਭਾਈ ਰੇ ਸਦਾ ਰਹਹੁ ਸਰਣਾਈ ॥
آپݨی ندرِ کرے پتِ راکھےَ ہرِناموٗ دے وڈِیائی ــ رہاءُ ــ	----	ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥
پوٗرے گُر تے آپُ پچھاتا سبدِ سچےَ وِیچارا ــ	----	ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥
ہِردےَ جگجیونُ سد وسِیا تجِ کامُ کّرودھُ اہنّکارا ــ	----	ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥
سدا ہجوٗرِ[1] روِیا سبھ ٹھائی ہِردےَ نامُ اپارا ــ	----	ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥
جُگِ جُگِ باݨی سبدِ پچھاݨی ناءُ میِٹھا منہِ پیارا ــ2ــ	----	ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥
ستِگُرُ سیوِ جِنِ نامُ پچھاتا سپھل جنمُ جگِ آئِیا ــ	----	ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥
ہرِ رسُ چاکھِ سدا منُ ترِّپتِیا گُݨ گاوےَ گُݨی اگھائِیا ــ	----	ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥
کملُ پّرگاسِ سدا رنّگِ راتا انہد سبدُ وجائِیا ــ	----	ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥

[1] حضوٗرِ

تنُ منُ نِرملُ نِرمل بانْی سچے سچِ سمائِیا --3--	----	ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥
رام نام کی گتِ کوءِ ن بُوجھےَ گُرمت رِدےَ سمائی --	----	ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥
گُرمُکھِ ہووےَ سُ مگُ پچھانْےَ ہرِ رسِ رسن رسائی --	----	ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥
جپُ تپُ سنّجمُ سبھُ گُر تے ہووےَ ہِردےَ نامُ وسائی --	----	ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥
نانک نامُ سمالِہ سے جن سوہنِ دِر ساچےَ پتِ پائی --4--7--	----	ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥
سورٹھِ م: 3 دُتُکے --	----	ਸੋਰਠਿ ਮਃ ੩ ਦੁਤੁਕੇ ॥
ستِگُر ملِئےَ اُلٹی بھئی بھائی جیوت مرےَ تا بُوجھ پاءِ --	----	ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥
سو گُرو سو سِکھُ ہے بھائی جِسُ جوتی جوتِ مِلاءِ --1--	----	ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥
من رے ہرِ ہرِ سیتی لِو لاءِ --	----	ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥
من ہرِ جپِ مِیٹھا لاگے بھائی گُرمُکھِ پائے ہرِ تھاءِ -- رہاءُ --	----	ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥

ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ
ਮਨਮੁਖਿ ਦੂਜੈ ਭਾਇ ॥

بِنُ گُر پّرِیتِ ن اُوپجےَ بھائی
منمُکھِ دُوجےَ بھاءِ --

ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ
ਪਲੈ ਕਿਛੂ ਨ ਪਾਇ ॥੨॥

Page# [603]

تُہ کُٹہِ منمُکھ کرم کرہِ بھائی
پلےَ کِچھُو ن پاءِ --2--

ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ
ਸਾਚੀ ਪ੍ਰੀਤਿ ਪਿਆਰਿ ॥

گُر مِلِئےَ نامُ منِ روِیا بھائی
ساچی پّرِیتِ پِیارِ --

ਸਦਾ ਹਰਿ ਕੇ ਗੁਣ ਰਵੈ ਭਾਈ
ਗੁਰ ਕੈ ਹੇਤਿ ਅਪਾਰਿ ॥੩॥

سدا ہرِ کے گُݨ روےَ بھائی
گُر کےَ ہیتِ اپارِ --3--

ਆਇਆ ਸੋ ਪਰਵਾਣੁ ਹੈ ਭਾਈ
ਜਿ ਗੁਰ ਸੇਵਾ ਚਿਤੁ ਲਾਇ ॥

آئِیا سوُ پرواݨُ ہےَ بھائی
جِ گُر سیوا چِتُ لاءِ --

ਨਾਨਕ ਨਾਮੁ ਹਰਿ ਪਾਈਐ ਭਾਈ
ਗੁਰ ਸਬਦੀ ਮੇਲਾਇ ॥੪॥੮॥

نانک نامُ ہرِ پائیئےَ بھائی
گُر سبدی میلاءِ --4--8--

ਸੋਰਠਿ ਮਹਲਾ ੩ ਘਰੁ ੧ ॥

سورٹھِ مہلا[1] 3 گھرُ 1 -- | [1]محلا-

ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ
ਗੁਰਮੁਖਿ ਬੂਝ ਬੁਝਾਇ ॥

تِہی گُݨی ترِّبھوݨُ وِیاپِیا بھائی
گُرمُکھِ بُوجھ بُجھاءِ --

ਰਾਮ ਨਾਮਿ ਲਗਿ ਛੂਟੀਐ ਭਾਈ
ਪੂਛਹੁ ਗਿਆਨੀਆ ਜਾਇ ॥੧॥

رام نامِ لگِ چھُوٹیئےَ بھائی
پُوچھہُ گِیانِیا جاءِ --1--

ਮਨ ਰੇ ਤ੍ਰੈ ਗੁਣ ਛੋਡਿ
ਚਉਥੈ ਚਿਤੁ ਲਾਇ ॥

من رے ترّےَ گُݨ چھوڈِ
چئُتھےَ چِتُ لاءِ --

ہرِ جیءُ تیرےَ منِ وسےَ بھائی سدا ہرِ کے گُنڑ گاءِ --- رہاءُ --	----	ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥
نامےَ تے سبھِ اُوپجے بھائی ناءِ وِسرِئےَ مرِ جاءِ --	----	ਨਾਮੈ ਤੇ ਸਭਿ ਉਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥
اِگیانی جگتُ انّدھُ ہےَ بھائی سُوتے گئے مُہاءِ --2--	----	ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥੨॥
گُرمُکھِ جاگے سے اُبرے بھائی بھوجلُ پارِ اُتارِ --	----	ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥
جگ مہِ لاہا ہرِ نامُ ہےَ بھائی ہِردےَ رکھِیا اُر دھارِ --3--	----	ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥੩॥
گُر سرنڑائی اُبرے بھائی رام نامِ لِو لاءِ --	----	ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥
نانکؑ ناءُ بیڑا ناءُ تُلہڑا بھائی جِتُ لگِ پارِ جن پاءِ --4--9--	----	ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥੪॥੯॥
سورٹھِ مہلا[1] 3 گھرُ 1 -- | محلا[1]	----	ਸੋਰਠਿ ਮਹਲਾ ੩ ਘਰੁ ੧ ॥
ستِگُرُ سُکھ ساگرُ جگ انّترِ ہور تھےَ سُکھُ ناہی --	----	ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ ॥
ہئُمےَ جگتُ دُکھِ روگِ وِیاپِیا مرِ جنمےَ رووےَ دھاہی --1--	----	ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥੧॥

پّرانْی سِتگُرُ سیوِ سُکھُ پاءِ -- سِتگُرُ سیوہِ تا سُکھُ پاوہِ	----	ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥ ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ
ناہِ ت جاہِگا جنمُ گواءِ -- رہاءُ --	----	ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥
تّرےَ گُنْ دھاتُ بہُ کرم کماوہِ ہرِ رس سادُ ن آئِیا --	----	ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥
سنّدھِیا ترپنُْ کرہِ گائِتّری بِنُ بُوجھے دُکھُ پائِیا --2--	----	ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥
سِتگُرُ سیوے سو وڈبھاگی جِس نو آپِ مِلاۓ --	----	ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥
ہرِ رسُ پی جن سدا ترِپتاسے وِچہُ آپُ گواۓ --3--	----	ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥੩॥
اِہُ جگُ انّدھا سبھُ انّدھُ کماوے بِنُ گُر مگُ ن پاۓ --	----	ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥
نانک سِتگُرُ مِلےَ ت اکھی ویکھےَ گھرےَ انّدرِ سچُ پاۓ --4--10--	----	ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥੪॥੧੦॥
سورٹھِ مہلا[1] 3 -- | محلا[1]	----	ਸੋਰਠਿ ਮਹਲਾ ੩ ॥
بِنُ سِتگُر سیوے بہُتا دُکھُ لاگا جُگ چارے بھرمائی --	----	ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥

ہم دِین تُم جُگ جُگ داتے سبدے دیہِ بُجھائی --1--	----	ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥
ہرِ جی ءُ کِرپا کرہُ تُم پیارے --	----	ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥
ستِگُرُ داتا میلِ مِلاوہُ ہرِ نامُ دیوہُ آدھارے -- رہاءُ --	----	ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥
منسا مارِ دُبِدھا سہجِ سمانْی پائِیا نامُ اپارا --	----	ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥
ہرِ رسُ چاکھِ منُ نِرملُ ہویا کِلبِکھ کاٹݨہارا --2--	----	ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥
سبدِ مرہُ پھِرِ جیوہُ سد ہی تا پھِرِ مرݨُ ن ہوئی --	----	ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥
انّمرِتُ نامُ سدا منِ میِٹھا سبدے پاوےَ کوئی --3--	Page# [604]	ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥
داتےَ داتِ رکھی ہتھِ اپنْےَ جِسُ بھاوےَ تِسُ دیئی --	----	ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥
نانک نامِ رتے سُکھُ پائِیا درگہ جاپہِ سیئی --4--11--	----	ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥
سورٹھِ مہلا[1] 3 -- | محلا[1]	----	ਸੋਰਠਿ ਮਹਲਾ ੩ ॥

سَتِگُر سیوے تا سہج دھُنِ اُپجے گتِ متِ تد ہی پاۓ --	----	ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥
ہرِ کا نامُ سچا منِ وسِیا نامے نامِ سماۓ --1--	----	ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥
بِنُ ستِگُر سبھُ جگُ بئُرانا --	----	ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥
منمُکھِ انّدھا سبدُ ن جاݨے جھوُٹھےَ بھرمِ بھُلانا -- رہاءُ --	----	ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥
ترّےَ گُݨ مائِیا بھرمِ بھُلائِیا ہئُمےَ بنّدھن کماۓ --	----	ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥
جنّمݨُ مرݨُ سِر اُوپرِ اُوبھءُ گربھ جونِ دُکھُ پاۓ --2--	----	ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥
ترّےَ گُݨ ورتہِ سگل سنّسارا ہئُمےَ وِچ پتِ کھوئی --	----	ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥
گُرمُکھِ ہووےَ چئُتھا پدُ چینےَ رام نامِ سُکھُ ہوئی --3--	----	ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥
ترّےَ گُݨ سبھِ تیرے تُو آپے کرتا جو تُو کرہِ سُ ہوئی --	----	ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥
نانک رام نامِ نِستارا سبدے ہئُمےَ کھوئی --4--12--	----	ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥

سورٹھِ مہلا[1] 4 گھرُ 1 | محلا[1]-	----	ਸੋਰਠਿ ਮਹਲਾ ੪ ਘਰੁ ੧
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
آپے آپِ ورتدا پِیارا آپے آپِ اپاہُ --	----	ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
ونجارا جگُ آپِ ہےَ پِیارا آپے ساچا ساہُ --	----	ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
آپے ونجُ واپارِیا پِیارا آپے سچُ ویساہُ --1--	----	ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
جپِ من ہرِ ہرِ نامُ سلاہ[1] -- | اسلاح[1]-	----	ਜਪਿ ਮਨ ਹਰਿ ਹਰਿ ਨਾਮੁ ਸਲਾਹ ॥
گُر کِرپا تے پائیۓ پِیارا انّمرِتُ اگم اتھاہ -- رہاءُ --	----	ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
آپے سُنِ سبھ ویکھدا پِیارا مُکھِ بولے آپِ مُہاہُ --	----	ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
آپے اُجھڑِ پائِدا پِیارا آپِ وِکھالے راہُ --	----	ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
آپے ہی سبھُ آپِ ہےَ پِیارا آپے ویپرواہُ --2--	----	ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
آپے آپِ اُپائِدا پِیارا سِرِ آپے دھنّدھڑے لاہُ --	----	ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥

آپِ کرائے ساکھتی پِیارا آپ مارے مرِ جاہُ --	----	ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
آپے پتنؒ پاتنؒی پِیارا آپے پارِ لنّگھاہُ --3--	----	ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
آپے ساگرُ بوہِتھا پِیارا گُرُ کھیوٹُ آپ چلاہُ --	----	ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
آپے ہی چڑِ لنّگھدا پِیارا کرِ چوج وکھےَ پاتِساہُ[1] -- | [1]پاتِشاہُ-	----	ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
آپے آپِ دئِیالُ ہےَ پِیارا جن نانک بکھسِ[1] مِلاہُ --4--1-- | [1]بخشِ-	----	ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥
سورٹھِ مہلا[1] 4 چئُتھا -- | [1]محلا-	----	ਸੋਰਠਿ ਮਹਲਾ ੪ ਚਉਥਾ ॥
آپے انّڈج جیرج سیتج اُتبھُج آپے کھنّڈ آپے سبھ لوءِ --	----	ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥
آپے سُوتُ آپے بہُ منِیا کرِ سکتی جگتُ پروءِ --	----	ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥
آپے ہی سُوتدھارُ ہےَ پِیارا سُوتُ کھنّچے ڈھہِ ڈھیری ہوءِ --1--	----	ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥
میرے من مےَ ہرِ بِنُ اورُ ن کوءِ --	Page# [605]	ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥

ستگُر وِچ نامُ نِدھانُ ہےپیارا کرِ دئیا انّمرِتُ مُکھِ چوءِ -- رہاءُ --	----	ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥
آپے جل تھلِ سبھتُ ہےپیارا پّربھُ آپے کرے سُ ہوءِ --	----	ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥
سبھنا رِجکُ[1] سماہدا پیارا دُوجا اورُ ن کوءِ -- | [1]رِزق۔	----	ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥
آپے کھیل کھیلائِدا پیارا آپے کرے سُ ہوءِ --2--	----	ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥
آپے ہی آپ نِرملا پیارا آپے نِرمل سوءِ --	----	ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥
آپے کیمتِ[1] پائِدا پیارا آپے کرے سُ ہوءِ -- | [1]قیمت۔	----	ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥
آپے الکھُ ن لکھیۓ پیارا آپ لکھاوے سوءِ --3--	----	ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥
آپے گہِر گنّبھیِرُ ہےپیارا تِس جیوڈُ اورُ ن کوءِ --	----	ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥
سبھِ گھٹ آپے بھوگوے پیارا وِچ ناری پُرکھ سبھُ سوءِ --	----	ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥

نانک گُپت ورتدا پِیارا گُرمُکھِ پرگٹُ ہوءِ --4--2--	----	ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥
سورٹھِ مہلا[1] 4 -- | [1]محلا-	----	ਸੋਰਠਿ ਮਹਲਾ ੪ ॥
آپے ہی سبھُ آپِ ہےَ پِیارا آپے تھاپِ اُتھاپےَ --	----	ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥
آپے ویکھِ وِگسدا پِیارا کرِ چوج ویکھےَ پ٘ربھُ آپےَ --	----	ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥
آپے ونِڑ تِڑِ سبھتُ ہےَ پِیارا آپے گُرمُکھِ جاپےَ --1--	----	ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥
جپِ من ہرِ ہرِ نام رسِ دھ٘راپےَ --	----	ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥
انّم٘رِت نامُ مہا رسُ میِٹھا گُر سبدی چکھِ جاپےَ -- رہاءُ --	----	ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥
آپے تیِرتھُ تُلہڑا پِیارا آپِ ترےَ پ٘ربھُ آپےَ --	----	ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥
آپے جالُ وتائِدا پِیارا سبھُ جگُ مچھُلی ہرِ آپےَ --	----	ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥
آپِ ابھُلُ ن بھُلئی پِیارا اورُ ن دُوجا جاپےَ --2--	----	ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥

آپے سِنگّی ناد ُہےَ پِیارا دھُنِ آپ وجاۓ آپے --	----	ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥
آپے جوگی پُرکھُ ہےَ پِیارا آپے ہی تپُ تاپے --	----	ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥
آپے سِتگُرُ آپِ ہے چیلا اُپدیس کرے پّربھُ آپے --3--	----	ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥
آپے ناءُ جپائِدا پِیارا آپے ہی جپُ جاپے --	----	ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥
آپے انّمرِتُ آپِ ہےَ پِیارا آپے ہی رسُ آپے --	----	ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥
آپے آپِ سلاہدا[1] پِیارا جن نانک ہرِ رسِ دھّراپے --4--3--	----	ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥
[1] سلاحدا-		
سورٹھِ مہلا[1] 4 -- | [1] محلا-	----	ਸੋਰਠਿ ਮਹਲਾ ੪ ॥
آپے کنّڈا آپِ تراجی[1] پّربھِ آپے تولِ تولائِیا -- | [1] ترازی-	----	ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥
آپے ساہُ آپے ونجارا آپے ونّجُ کرائِیا --	----	ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥

آپے دھرتی ساجیئنُ پِیارے پِچھے ٹنّکُ چڑائِیا --1--	----	ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥
میرے من ہرِ ہرِ دھِیاءِ سُکھُ پائِیا --	----	ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
ہرِ ہرِ نامُ نِدھانُ ہےَ پِیارا گُرِ پُورے مِیٹھا لائِیا -- رہاءُ --	----	ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
آپے دھرتی آپِ جلُ پِیارا آپے کرے کرائِیا --	----	ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥
آپے ہُکمِ[1] ورتدا پِیارا جلُ ماٹی بنّدھِ رکھائِیا -- | [1]حُکمِ	----	ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥
آپے ہی بھءُ پائِدا پِیارا بنّنِ بکری سِیہُ ہڈھائِیا --2--	----	ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥
آپے کاسٹ آپِ ہرِ پِیارا وِچِ کاسٹ اگنِ رکھائِیا --	----	ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥
آپے ہی آپِ ورتدا پِیارا بھےَ اگنِ ن سکےَ جلائِیا --	Page# [606]	ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥
آپے مارِ جِیوائِدا پِیارا ساہ لَیدے سبھِ لوائِیا --3--	----	ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥
آپے تانُ دِیبانُ ہےَ پِیارا آپے کارےَ لائِیا --	----	ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥

جِ ءُ آپِ چلاۓ تِ ءُ حلیۓَ پیارے جِ ءُ ہرِ پرّبھ میرے بھاِئیا --	----	ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥
آپے جنّتی جنّتُ ہےَ پِیارا جن نانک وجہِ وجاِئیا --4--4--	----	ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥
سورٹھِ مہلا[1] 4 -- | [1]محلا-	----	ਸੋਰਠਿ ਮਹਲਾ ੪ ॥
آپے سّرِسٹِ اُپائِدا پِیارا کرِ سُورجُ چنّدُ چانانڑُ --	----	ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥
آپِ نِتاِنڑیا تانڑُ ہےَ پِیارا آپِ نِماِنڑیا مانڑُ --	----	ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥
آپِ دئِیا کرِ رکھدا پِیارا آپے سُگھڑُ سُجانڑُ --1--	----	ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥
میرے من جپِ رام نامُ نِسانڑُ[1] -- | [1]نِیشانڑُ-	----	ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥
ستسنّگتِ مِلِ دھِیاءِ تُوُ ہرِ ہرِ بہُڑِ ن آونڑ جانڑُ -- رہاءُ --	----	ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥
آپے ہی گُنڑ ورتدا پِیارا آپے ہی پروانڑُ --	----	ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥
آپے بکھس[1] کرائِدا پِیارا آپے سچُ نِسانڑُ[2] -- | [1]بخش- [2]نِیشانڑُ-	----	ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥

آپے ہُکمِ[1] ورتدا پیارا آپے ہی پھُرمانُ[2] --2-- | [1]حکمِ- [2]فُرمانُ-	ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥
آپے بھگتِ بھنڈار ہےَ پیارا آپے دیوے دانُ --	ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥
آپے سیو کرائِدا پیارا آپ دِواوے مانُ --	ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥
آپے تاڑی لائِدا پیارا آپے گُنی نِدھانُ --3--	ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥
آپے وڈا آپ ہےَ پیارا آپے ہی پردھانُ --	ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥
آپے کِیمتِ[1] پائِدا پیارا آپے تُل پروانُ -- | [1]قیمتِ-	ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥
آپے اتُل تُلائِدا پیارا جن نانک سد کُربانُ[1] --4--5-- | [1]قُربانُ-	ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥
سورٹھِ مہلا[1] 4 -- | [1]محلا-	ਸੋਰਠਿ ਮਹਲਾ ੪ ॥
آپے سیوا لائِدا پیارا آپے بھگتِ اُماہا --	ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥
آپے گُن گاوائِدا پیارا آپے سبدِ سماہا --	ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥

آپے لیکھݨ آپ لِکھاری آپے لیکھ لِکھاہا --1--	----	ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥
میرے من جپ رام نامُ اوماہا --	----	ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥
اندِن اند ہووے وڈبھاگی لے گُر پُورے ہر لاہا -- رہاءُ --	----	ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥
آپے گوپی کانُ ہےَ پیارا بن آپے گئو چراہا --	----	ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥
آپے ساول سُندرا پیارا آپے ونّس وجاہا --	----	ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥
کُولیا پیڑُ آپ مرائِدا پیارا کرِ بالک رُوپ پچاہا --2--	----	ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥
آپ اکھاڑا پائِدا پیارا کرِ وکھے آپ چوجاہا --	----	ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥
کرِ بالک رُوپ اُپائِدا پیارا چنڈُور کنّس کیس ماراہا --	----	ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥
آپے ہی بل آپ ہےَ پیارا بل بھنّے مُورکھ مُگدھاہا --3--	----	ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥
سبھُ آپے جگتُ اُپائِدا پیارا وس آپے جُگتِ ہتھاہا --	----	ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥

گلِ جیوڑی آپے پائِدا پیارا جِءُ پِربھُ کھِنّچے تِءُ جاہا --	----	ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥
جو گربے سو پچسی پیارے جپ نانک بھگتِ سماہا --4--6--	Page# [607]	ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥
سورٹھِ م: 4 دُتُکے --	----	ਸੋਰਠਿ ਮਃ ੪ ਦੁਤੁਕੇ ॥
انِک جنم وِچھُڑے دُکھُ پائِیا منمُکھِ کرم کرے اہنّکاری --	----	ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥
سادھُو پرست ہی پِربھُ پائِیا گوِبد سرنِ تُماری --1--	----	ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥
گوِبد پِریتِ لگی اتِ پیاری --	----	ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥
جب ستسنّگ بھئے سادھُو جن ہِردے مِلیا سانْتِ مُراری -- رہاءُ --	----	ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥
تُو ہِردے گُپتُ وسہِ دِنُ راتی تیرا بھاءُ ن بُجھہِ گواری --	----	ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥
ستِگُرُ پُرکھُ مِلیا پِربھُ پرگٹِیا گُنْ گاوے گُنْ وِیچاری --2--	----	ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥
گُرمُکھِ پرگاسُ بھئِیا ساتِ آئی دُرمتِ بُدھِ نِواری --	----	ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥

آتم بّرہمُ چِینِ سُکھُ پائِیا ستسنّگتِ پُرکھ تُماری ــ3ــ	----	ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥
پُرکھےَ پُرکھُ مِلیا گُرُ پائِیا جِن کءُ کِرپا بھئی تُماری ــ	----	ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥
نانکؑ اتُلُ سہج سُکھُ پائِیا اندِنُ جاگتُ رہےَ بنواری ــ4ــ7ــ	----	ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥
سورٹھِ مہلا[1] 4 ــ | محلا[1]	----	ਸੋਰਠਿ ਮਹਲਾ ੪ ॥
ہرِ سِءُ پّرِیتِ انّترُ منُ بیدھِیا ہرِ بِنُ رہنٹُ ن جائی ــ	----	ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥
جِءُ مچھُلی بِنُ نیرےَ بنسےَ تِءُ نامےَ بِنُ مرِ جائی ــ1ــ	----	ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥
میرے پّربھ کِرپا جلُ دیوہُ ہرِ نائی ــ	----	ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥
ہءُ انّترِ نامُ منّگا دِنُ راتی نامے ہی سانْتِ پائی ــ رہاءُ ــ	----	ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥
جِءُ چاتّرِکُ جل بِنُ بِللاوےَ بِنُ جل پِیاس ن جائی ــ	----	ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥
گُرمُکھِ جلُ پاوےَ سُکھ سہجے ہرِیا بھاءِ سُبھائی ــ2ــ	----	ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥

منمُکھ بھُوکھے دہ دِس ڈولہِ بِنُ ناوے دُکھُ پائی --	----	ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥
جنمِ مرے پھِرِ جونی آوے درگہ ملے سجائی[1] --3-- | [1]سزائی-	----	ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹ ਮਿਲੈ ਸਜਾਈ ॥੩॥
کِرپا کرہِ تا ہرِ گُنّ گاوہ ہرِ رسُ انترِ پائی --	----	ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥
نانک دِین دئیال بھئے ہے ترِسنا سبدِ بجُھائی --4--8--	----	ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥
سورٹھِ مہلا[1] 4 پنّچپدا -- | [1]محلا-	----	ਸੋਰਠਿ ਮਹਲਾ ੪ ਪੰਚਪਦਾ ॥
اچرُ چرے تا سِدھِ ہوئی سِدھی تے بُدھِ پائی --	----	ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥
پرّیم کے سر لاگے تن بھِیترِ تا بھرّمُ کاٹِیا جائی --1--	----	ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥
میرے گوبِد اپُنے جن کءُ دیہِ وڈِیائی --	----	ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥
گُرمتِ رام نامُ پرگاسہُ سدا رہہُ سرنّائی -- رہاءُ --	----	ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥
اِہُ سنّسارُ سبھُ آونّ جانّا من مُورکھ چیتِ اجانّا --	----	ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥

ہرِ جیءُ کِرّپا کرہُ گُرُ میلہُ تا ہرِ نامِ سماݨا --2--	----	ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥
جِس کی وتھُ سوئی پرّبھُ جاݨے جِس نو دےءِ سُ پاۓ --	----	ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥
وستُ انُوپ اتِ اگم اگوچر گُرُ پُورا الکھُ لکھاۓ --3--	----	ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥
جِنِ اِہ چاکھی سوئی جاݨے گُونّگے کی مِٹھِیائی --	----	ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥
رتنُ لُکائِیا لُوکے ناہی جے کو رکھے لُکائی --4--	----	ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥
سبھُ کِچھُ تیرا تُو انّترجامی تُو سبھنا کا پرّبھُ سوئی --	Page# [608]	ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥
جِس نو داتِ کرہِ سو پاۓ جن نانک اورُ ن کوئی --5--9--	----	ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥
سورٹھِ مہلا[1] 5 گھرُ 1 تتُکے | [1]محلا-	----	ਸੋਰਠਿ ਮਹਲਾ ੫ ਘਰੁ ੧ ਤਿਤੁਕੇ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
کِس ہءُ جاچی کِسُ آرادھی جا سبھُ کو کیتا ہوسی --	----	ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥

جو جو دِسے وڈّا وڈیرا
سو سو کھاکو[1] رلسی -- | [1]خاکو-

ਜੋ ਜੋ ਦੀਸੈ ਵਡਾ ਵਡੇਰਾ
ਸੋ ਸੋ ਖਾਕੂ ਰਲਸੀ ॥

نِربھءُ نِرنّکارُ بھو کھنڈنُ
سبھِ سُکھ نو نِدھِ دیسی --1--

ਨਿਰਭਉ ਨਿਰੰਕਾਰੁ ਭਵ ਖੰਡਨੁ
ਸਭਿ ਸੁਖ ਨਵ ਨਿਧਿ ਦੇਸੀ ॥੧॥

ہر جیءُ تیری داتی راجا --

ਹਰਿ ਜੀਉ ਤੇਰੀ ਦਾਤੀ ਰਾਜਾ ॥

مانُس بپڑا کیا سالاہی[1]
کیا تِس کا مُہتاجا[2] -- رہاءُ -- | [1]سالاحی-
[2]محتاجا-

ਮਾਣਸੁ ਬਪੁੜਾ ਕਿਆ ਸਾਲਾਹੀ
ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥

جِن ہر دھِیائیا سبھُ کُچھ تِس کا
تِس کی بھُوکھ گوائی --

ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ
ਤਿਸ ਕੀ ਭੂਖ ਗਵਾਈ ॥

اَیسا دھنُ دِییا سُکھداتے
نِکھُٹِ ن کب ہی جائی --

ਐਸਾ ਧਨੁ ਦੀਆ ਸੁਖਦਾਤੈ
ਨਿਖੁਟਿ ਨ ਕਬ ਹੀ ਜਾਈ ॥

انَدُ بھئِیا سُکھ سہجِ سماݨے
ستِگُرِ میل مِلائی --2--

ਅਨਦੁ ਭਇਆ ਸੁਖ ਸਹਜਿ ਸਮਾਣੇ
ਸਤਿਗੁਰਿ ਮੇਲਿ ਮਿਲਾਈ ॥੨॥

من نامُ جپ نامُ آرادھِ
اندِنُ نامُ وکھاݨی --

ਮਨ ਨਾਮੁ ਜਪਿ ਨਾਮੁ ਆਰਾਧਿ
ਅਨਦਿਨੁ ਨਾਮੁ ਵਖਾਣੀ ॥

اُپدیس سُݨِ سادھ سنّتن کا
سبھ چُوکی کاݨ جماݨی --

ਉਪਦੇਸੁ ਸੁਣਿ ਸਾਧ ਸੰਤਨ ਕਾ
ਸਭ ਚੂਕੀ ਕਾਣਿ ਜਮਾਣੀ ॥

جِن کءُ کِرپالُ ہویا پربھُ میرا
سے لاگے گُر کی باݨی --3--

ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ
ਸੇ ਲਾਗੇ ਗੁਰ ਕੀ ਬਾਣੀ ॥੩॥

کِیمتِ[1] کئُنُ کرے پّربھ تیری تُو سرب جیِیا دئِیالا -- | [1]قیمتِ-	----	ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥
سبھُ کِچھُ کِیتا تیرا ورتےَ کِیا ہم بال گُپالا --	----	ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥
راکھِ لیہُ نانکُ جنُ تُمرا جِءُ پِتا پُوت کِرپالا --4--1--	----	ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥
سورٹھِ مہلا[1] 5 گھرُ 1 چَوتُکے -- | [1]محلا-	----	ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
گُرُ گوِوِنّدُ سلاہیِئےَ[1] بھائی منِ تنِ ہِردےَ دھار -- | [1]سلاحیِئےَ-	----	ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥
ساچا ساہِبُ[1] منِ وسےَ بھائی ایہا کرنْی سار -- | [1]صاحبُ-	----	ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥
جِتُ تنِ نامُ ن اُوپجےَ بھائی سے تن ہوۓ چھار --	----	ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥
سادھسنّگتِ کءُ وارِیا بھائی جِن ایکنّکار ادھار --1--	----	ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥
سوئی سچُ ارادھنْا بھائی جِس تے سبھُ کِچھُ ہوءِ --	----	ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥
گُرِ پُورےَ جانْائِیا بھائی تِسُ بِنُ اور ن کوءِ -- رہاءُ --	----	ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥

نام وِہُوݨے پچِ مُۓ بھائی گݨت ن جائی گݨی --	----	ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਈ ਗਣੀ ॥
وِݨُ سچ سوچ ن پائیۓَ بھائی ساچا اگم دھݨی --	----	ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥
آوݨ جاݨُ ن چُکئی بھائی جھُوٹھی دُنی مݨی --	----	ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥
گُرمُکھِ کوٹِ اُدھاردا بھائی دے ناوےَ ایک کݨی --2--	----	ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥
سِمّرِتِ ساست سودھِیا بھائی وِݨُ ستِگُر بھرمُ ن جاءِ --	----	ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥
انِک کرم کرِ تھاکِیا بھائی پھِرِ پھِرِ بنّدھن پاءِ --	----	ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥
چارے کُنّڈا سودھِیا بھائی وِݨُ ستِگُر ناہی جاءِ --	----	ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥
وڈبھاگی گُرُ پائِیا بھائی ہرِ ہرِ نامُ دھِیاءِ --3--	----	ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥
سچُ سدا ہےَ نِرملا بھائی نِرمل ساچے سوءِ --	Page# [609]	ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥

ندرِ کرے جِسُ آپݨی بھائی تِسُ پراپتِ ہوءِ ـ ـ	----	ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥
کوٹِ مدھے جنُ پائیٔے بھائی وِرلا کوئی کوءِ ـ ـ	----	ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥
نانک رتا سچِ نامِ بھائی سُݨِ منُ تنُ نِرملُ ہوءِ ـ ـ4ـ ـ2ـ ـ	----	ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥
سورٹھِ مہلا[1] 5 دُتُکے ـ ـ | [1]محلا	----	ਸੋਰਠਿ ਮਹਲਾ ੫ ਦੁਤੁਕੇ ॥
جءُ لءُ بھاءُ ابھاءُ اِہُ مانےَ تءُ لءُ مِلݨُ دُورائی ـ ـ	----	ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥
آن آپنا کرت بیچارا تءُ لءُ بیچُ بِکھائی ـ ـ1ـ ـ	----	ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥
مادھوے اَیسی دیہُ بُجھائی ـ ـ	----	ਮਾਧਵੇ ਐਸੀ ਦੇਹੁ ਬੁਝਾਈ ॥
سیوءُ سادھ گہءُ اوٹ چرنا نہ بِسرےَ مُہتُ چسائی ـ ـ رہاءُ ـ ـ	----	ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥
رے من مُگدھ اچیت چنّچل چِت تُم اَیسی رِدےَ ن آئی ـ ـ	----	ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥
پّرانپتِ تیاگِ آن تُو رچِیا اُرجھِئو سنّگِ بَیرائی ـ ـ2ـ ـ	----	ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥

سوگُ ن بِیاپےَ آپُ ن تھاپےَ سادھسنّگتِ بُدھِ پائی --	----	ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥
ساکت کا بکنا اِءُ جانءُ جَیسے پونُ جھُلائی --3--	----	ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥
کوٹِ پرادھ اچھادِئو اِہُ منُ کہنٹا کچھُو ن جائی --	----	ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥
جن نانک دِین سرنِ آئِئو پرّبھ سبھُ لیکھا رکھہُ اُٹھائی --4--3--	----	ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
پُترّ کلترّ لوک گرِہ بنِتا مائِیا سنبنّدھیہی --	----	ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥
انّت کی بار کو کھرا ن ہوسی سبھ مِتھِیا اسنیہی --1--	----	ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥
رے نر کاہے پپورہ دیہی --	----	ਰੇ ਨਰ ਕਾਹੇ ਪਪੋਰਹੁ ਦੇਹੀ ॥
اُوڈِ جائِگو دھُومُ بادرو اِکُ بھاجہُ رامُ سنیہی -- رہاءُ --	----	ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥
تِینِ سنّگِیا کرِ دیہی کینی جل کُوکر بھسمیہی --	----	ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥

ہوءِ آمرو گِرہ مہِ بَیٹھا کرنْ کارنْ بِسروہی --2--	----	ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥
انِک بھاتِ کرِ مٹیۓ ساجے کاچے تاگِ پروہی --	----	ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥
توٗٹِ جائِگو سُوتُ باپُرے پھِرِ پاچھےَ پچھُتوہی --3--	----	ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥
جِنِ تُم سِرجے سِرجِ سوارے تِسُ دھِیاوہُ دِنُ رَینیہی --	----	ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥
جن نانکُ پربھ کِرپا دھاری مےَ ستِگُر اوٹ گہیہی --4--4--	----	ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥
سورٹھِ مہلا[1] 5 -- | [1]محلا۔	----	ਸੋਰਠਿ ਮਹਲਾ ੫ ॥
گرُ پوٗرا بھیٹِئو وڈبھاگی منہِ بھئِیا پرگاسا --	----	ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
کوءِ ن پہچنہارا دوٗجا اپُنے ساہِب[1] کا بھرواسا --1-- |	----	ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥
[1]صاحِب۔		
اپُنے ستِگُر کےَ بلِہارےَ --	----	ਅਪੁਨੇ ਸਤਿਗੁਰ ਕੈ ਬਲਿਹਾਰੈ ॥
آگےَ سُکھُ پاچھےَ سُکھ سہجا گھرِ آننّدُ ہمارے -- رہاءُ --	----	ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥

انّترجامی کرݨیہارا سوئی کھسمُ[1] ہمارا ــــ | [1]خصمُ۔	----	ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
نِربھءُ بھۓ گُر چرݨی لاگے اِک رام نام آدھارا ــــ2ــــ	----	ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥
سپھل درسنُ اکال مُورتِ پّربھُ ہےَ بھی ہوونہارا ــــ	----	ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
کنّٹھِ لگاءِ اپُنے جن راکھے اپُنی پّرِیتِ پِیارا ــــ3ــــ	----	ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥
وڈی وڈِیائی اچرج سوبھا کارجُ آئِیا راسے ــــ	----	ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
نانک کءُ گُرُ پُورا بھیٹِئو سگلے دُوکھ بِناسے ــــ4ــــ5ــــ	----	ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥
سورٹھِ مہلا[1] 5 ــــ | [1]محلا۔	Page# [610]	ਸੋਰਠਿ ਮਹਲਾ ੫ ॥
سُکھیۓ کءُ پیکھےَ سبھ سُکھِیا روگی کےَ بھاݨےَ سبھ روگی ــــ	----	ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥
کرݨ کراونہار سُیامی آپن ہاتھِ سنّجوگی ــــ1ــــ	----	ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥
من میرے جِن اپُنا بھرمُ گواتا ــــ	----	ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥

تِس کےَ بھاݨےَ کوءِ ن بھُولا
جِنِ سگلو بّرہمُ پچھاتا -- رہاءُ --

ਤਿਸ ਕੈ ਭਾਣੈ ਕੋਇ ਨ ਭੂਲਾ
ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥

سنّت سنّگِ جا کا منُ سِیتلُ
اوہُ جاݨےَ سگلی ٹھانڈھی --

ਸੰਤ ਸੰਗਿ ਜਾ ਕਾ ਮਨੁ ਸੀਤਲੁ
ਓਹੁ ਜਾਣੈ ਸਗਲੀ ਠਾਂਢੀ ॥

ہئُمےَ روگِ جا کا منُ بِیاپت
اوہُ جنمِ مرےَ بِللاتی --2--

ਹਉਮੈ ਰੋਗਿ ਜਾ ਕਾ ਮਨੁ ਬਿਆਪਿਤ
ਓਹੁ ਜਨਮਿ ਮਰੈ ਬਿਲਲਾਤੀ ॥੨॥

گِیان انّجنُ جا کی نیتّری پڑِیا
تا کءُ سرب پّرگاسا --

ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ
ਤਾ ਕਉ ਸਰਬ ਪ੍ਰਗਾਸਾ ॥

اگِیانِ انّدھیرےَ سُوجھسِ ناہی
بہُڑِ بہُڑِ بھرماتا --3--

ਅਗਿਆਨਿ ਅੰਧੇਰੈ ਸੂਝਸਿ ਨਾਹੀ
ਬਹੁੜਿ ਬਹੁੜਿ ਭਰਮਾਤਾ ॥੩॥

سُݨِ بینّنتی سُیامی اپُنے
نانکُ اِہُ سُکھُ ماگےَ --

ਸੁਣਿ ਬੇਨੰਤੀ ਸੁਆਮੀ ਅਪੁਨੇ
ਨਾਨਕੁ ਇਹੁ ਸੁਖੁ ਮਾਗੈ ॥

جہ کیِرتنُ تیرا سادھُو گاوہِ
تہ میرا منُ لاگےَ --4--6--

ਜਹ ਕੀਰਤਨੁ ਤੇਰਾ ਸਾਧੂ ਗਾਵਹਿ
ਤਹ ਮੇਰਾ ਮਨੁ ਲਾਗੈ ॥੪॥੬॥

سورٹھِ مہلا[1] 5 -- | [1]محلا-

ਸੋਰਠਿ ਮਹਲਾ ੫ ॥

تنُ سنّتن کا دھنُ سنّتن کا
منُ سنّتن کا کِیا --

ਤਨੁ ਸੰਤਨ ਕਾ ਧਨੁ ਸੰਤਨ ਕਾ
ਮਨੁ ਸੰਤਨ ਕਾ ਕੀਆ ॥

سنّت پّرسادِ ہرِ نامُ دھِیائِیا
سرب کُسل تب تھِیا --1--

ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ
ਸਰਬ ਕੁਸਲ ਤਬ ਥੀਆ ॥੧॥

سنّتن بِنُ اورُ ن داتا بِییا --	----	ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥
جو جو سرنِ پرے سادھُو کی سو پارگرامی کِیا -- رہاءُ --	----	ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥
کوٹِ پرادھ مِٹہِ جن سیوا ہرِ کیِرتنُ رسِ گائیئے --	----	ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥
اِیہا سُکھُ آگےَ مُکھ اُوجل جن کا سنّگُ وڈبھاگی پائیئے --2--	----	ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥
رسنا ایک انیک گُنڑ پُورن جن کی کیتک اُپما کہِیئے --	----	ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥
اگم اگوچر سد ابِناسی سرنِ سنّتن کی لہِیئے --3--	----	ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥
نِرگُن نیِچ اناتھ اپرادھی اوٹ سنّتن کی آہی --	----	ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥
بُوڈت موہ گِرہ انّدھ کُوپ مہِ نانک لیہُ نِباہی --4--7--	----	ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥
سورٹھِ مہلا[1] 5 گھرُ 1 -- | محلا[1]	----	ਸੋਰਠਿ ਮਹਲਾ ੫ ਘਰੁ ੧ ॥
جا کےَ ہِردےَ وسِیا تُو کرتے تا کی تیں آس پجائی --	----	ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥

داس اپُنے کءُ تُو وِسرہِ ناہی
چرنٔ دھُورِ من بھائی --1--

ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ
ਚਰਣ ਧੂਰਿ ਮਨਿ ਭਾਈ ॥੧॥

تیری اکتھ کتھا کتھنُ ن جائی --

ਤੇਰੀ ਅਕਥ ਕਥਾ ਕਥਨੁ ਨ ਜਾਈ ॥

گُنٔ نِدھان سُکھداتے سُیامی
سبھ تے اُوچ بڈائی -- رہاءُ --

ਗੁਣ ਨਿਧਾਨ ਸੁਖਦਾਤੇ ਸੁਆਮੀ
ਸਭ ਤੇ ਊਚ ਬਡਾਈ ॥ ਰਹਾਉ ॥

سو سو کرم کرت ہے پّرانٔی
جَیسی تُم لِکھِ پائی --

ਸੋ ਸੋ ਕਰਮ ਕਰਤ ਹੈ ਪ੍ਰਾਣੀ
ਜੈਸੀ ਤੁਮ ਲਿਖਿ ਪਾਈ ॥

سیوک کءُ تُم سیوا دِینی
درسنُ دیکھِ اگھائی --2--

ਸੇਵਕ ਕਉ ਤੁਮ ਸੇਵਾ ਦੀਨੀ
ਦਰਸਨੁ ਦੇਖਿ ਅਘਾਈ ॥੨॥

سرب نِرنّترِ تُمہِ سمانے
جا کءُ تُدھُ آپِ بُجھائی --

ਸਰਬ ਨਿਰੰਤਰਿ ਤੁਮਹਿ ਸਮਾਨੇ
ਜਾ ਕਉ ਤੁਧੁ ਆਪਿ ਬੁਝਾਈ ॥

گُر پرسادِ مِٹِئو اگیانا
پّرگٹ بھۓ سبھ ٹھائی --3--

ਗੁਰ ਪਰਸਾਦਿ ਮਿਟਿਓ ਅਗਿਆਨਾ
ਪ੍ਰਗਟ ਭਏ ਸਭ ਠਾਈ ॥੩॥

سوئی گیانی سوئی دھِیانی
سوئی پُرکھُ سُبھائی --

ਸੋਈ ਗਿਆਨੀ ਸੋਈ ਧਿਆਨੀ
ਸੋਈ ਪੁਰਖੁ ਸੁਭਾਈ ॥

کہُ نانک جِسُ بھۓ دئِیالا
تا کءُ من تے بِسرِ ن جائی
--8--4--

ਕਹੁ ਨਾਨਕ ਜਿਸੁ ਭਏ ਦਇਆਲਾ
ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥

سورٹھِ مہلا[1] 5 -- | [1]محلا-

ਸੋਰਠਿ ਮਹਲਾ ੫ ॥

سگل سمگری موہِ وِیاپی کب اُوچے کب نیچے --	----	ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥
سُدھ ن ہوئیۓ کاہُو جتنا اوڑکِ کو ن پہُوچے --1--	----	ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥
میرے من سادھ سرنِ چھُٹکارا --	----	ਮੇਰੇ ਮਨ ਸਾਧ ਸਰਣਿ ਛੁਟਕਾਰਾ ॥
بِنُ گُر پُورے جنم مرنُ ن رہئی پھِرِ آوت بارو بارا -- رہاءُ --	Page# [611]	ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥
اوہُ جُ بھرمُ بھُلاوا کہِیئت تِن مہِ اُرجھِئو سگل سنّسارا --	----	ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥
پُورن بھگتُ پُرکھ سُیامی کا سرب تھوک تے نِیارا --2--	----	ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥
نِندءُ ناہی کاہُو باتے ایہُ کھسم[1] کا کِیا -- | [1]خصم-	----	ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥
جا کءُ کِرپا کری پربھِ میرے مِل سادھسنّگتِ ناءُ لِیا --3--	----	ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥
پاربرہم پرمیسُر ستِگُر سبھنا کرت اُدھارا --	----	ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥
کہُ نانک گُر بِنُ نہی ترِیۓ اِہُ پُورن تتُ بیچارا --4--9--	----	ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥

سورٹھِ مہلا[1] 5 -- | محلا[1]-	ਸੋਰਠਿ ਮਹਲਾ ੫ ॥
کھوجت کھوجت کھوجِ بِچارِئو رام نامُ تتُ سارا --	ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥
کِلبِکھ کاٹے نِمکھ ارادھِیا گُرمُکھِ پارِ اُتارا --1--	ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥
ہرِ رسُ پِیوہُ پُرکھ گِیانی --	ਹਰਿ ਰਸੁ ਪੀਵਹੁ ਪੁਰਖ ਗਿਆਨੀ ॥
سُݨِ سُݨِ مہا ترِپتِ منُ پاوے سادھو انمّرِت بانی -- رہاءُ --	ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
مُکتِ بھگتِ جُگتِ سچُ پائیئے سرب سُکھا کا داتا --	ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥
اپُنے داس کءُ بھگتِ دانُ دیوے پُورن پُرکھُ بِدھاتا --2--	ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥
سّروݨی سُݨیئے رسنا گائیئے ہِردے دھِیائیئے سوئی --	ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥
کرݨ کارݨ سمرتھ سُیامی جا تے بّرِتھا ن کوئی --3--	ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥
وڈے بھاگِ رتن جنمُ پائِیا کرہُ کّرِپا کرِپالا --	ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥

سادھسنّگِ نانکُ گُن گاوے سِمرے سدا گوپالا[1] --4--10-- | [1]گوپالا-	ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੁੋਪਾਲਾ ॥੪॥੧੦॥
سورٹھِ مہلا[1] 5 -- | [1]محلا-	ਸੋਰਠਿ ਮਹਲਾ ੫ ॥
کرِ اِسنانُ سِمرِ پرَبھُ اپنا من تن بھئے اروگا --	ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
کوٹ بِگھن لاتھے پرَبھ سرنا پرَگٹے بھلے سنّجوگا --1--	ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥
پرَبھ بانی سبدُ سُبھاکھیا --	ਪ੍ਰਭ ਬਾਣੀ ਸਬਦੁ ਸੁਭਾਖਿਆ ॥
گاوہُ سُنہُ پڑہُ نِت بھائی گُر پُورے تُو راکھیا -- رہاءُ --	ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥
ساچا ساہِبُ[1] اَمِتِ وڈائی بھگتِ وچھل دئیالا -- | [1]صاحب-	ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
سنّتا کی پَیج رکھدا آئیا آدِ بِردُ پرَتپالا --2--	ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
ہرِ انّمرِت نامُ بھوجنُ نِت بھنّچہُ سرب ویلا مُکھِ پاوہُ --	ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
جرا مرا تاپُ سبھُ ناٹھا گُن گوبِنّد نِت گاوہُ --3--	ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥

سُݨی اَرداسِ[1] سُیامی میرےَ سرب کلا بݨِ آئی ۔۔ | [1]عرداسِ۔	----	ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
پّرگٹ بھئی سگلے جُگ انّترِ گُر نانک کی وڈِیائی ۔۔4۔۔11۔۔	----	ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥
سورٹھِ مہلا[1] 5 گھرُ 2 چئُپدے | [1]محلا۔	----	ਸੋਰਠਿ ਮਹਲਾ ੫ ਘਰੁ ੨ ਚਉਪਦੇ
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
ایکُ پِتا ایکس کے ہم بارِک تُوُ میرا گُر ہائی ۔۔	----	ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
سُݨِ میِتا جیءُ ہمارا بلِ بلِ جاسی ہرِ درسنُ دیہُ دِکھائی ۔۔1۔۔	----	ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
سُݨِ میِتا دھُوری کءُ بلِ جائی ۔۔	----	ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
اِہُ منُ تیرا بھائی ۔۔ رہاءُ ۔۔	Page# [612]	ਇਹੁ ਮਨੁ ਤੇਰਾ ਭਾਈ ॥ ਰਹਾਉ ॥
پاو ملوا ملِ ملِ دھوا اِہُ منُ تےَ کُو دیسا ۔۔	----	ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
سُݨِ میِتا ہءُ تیری سرݨائی آئِیا پّربھ مِلءُ دیہُ اُپدیسا ۔۔2۔۔	----	ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
مانُ ن کیِجےَ سرݨِ پرِیجےَ کرےَ سُ بھلا منائیِئےَ ۔۔	----	ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥

سُنِ مِیتا جی ءُ پِنّڈُ سبھُ تنُ اربِیجَے اِءُ درسنُ ہرِ جی ءُ پائیۓَ --3--	----	ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥
بھِئِو انُگرہُ پّرسادِ سنّتن کےَ ہرِ ناما ہےَ مِیٹھا --	----	ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥
جن نانک کءُ گُرِ کِرپا دھاری سبھُ اکُل نِرنّجنُ ڈِیٹھا --4--1--12--	----	ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
کوٹِ برّہمنّڈ کو ٹھاکُرُ سُیامی سرب جِیا کا داتا رے --	----	ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
پّرتِپالےَ نِت سارِ سمالےَ اِکُ گُنُ نہی مُورکھِ جاتا رے --1--	----	ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥
ہرِ آرادھِ ن جانا رے --	----	ਹਰਿ ਆਰਾਧਿ ਨ ਜਾਨਾ ਰੇ ॥
ہرِ ہرِ گُرُ گُرُ کرتا رے --	----	ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
ہرِ جی ءُ نامُ پرِئو رامداسُ -- رہاءُ --	----	ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
دِین دئِیال کّرِپال سُکھ ساگر سرب گھٹا بھرپُوری رے --	----	ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥
پیکھت سُنت سدا ہےَ سنّگے مےَ مُورکھ جانِیا دُوری رے --2--	----	ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥

ہرِ بئنّتُ ہءُ مِتِ کرِ ورنءُ کِیا جانا ہوءِ کَیسو رے --	----	ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥
کرءُ بینتی ستِگر اپُنے مےَ مُورکھ دیہُ اُپدیسو رے --3--	----	ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥
مےَ مُورکھ کی کیتک بات ہےَ کوٹِ پرادھی ترِیا رے --	----	ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
گُرُ نانکُ جِن سُنِیا پیکھِیا سے پھِرِ گربھاسِ ن پرِیا رے --4--2--13--	----	ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥
سورٹھِ مہلا[1] 5 -- | محلا[1]	----	ਸੋਰਠਿ ਮਹਲਾ ੫ ॥
جِنا بات کو بہُتُ انّدیسرو تے مٹے سبھِ گئِیا --	----	ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥
سہج سَین ارُ سُکھمن ناری اُودھ کمل بِگسِئیا --1--	----	ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥
دیکھہُ اچرجُ بھِئیا --	----	ਦੇਖਹੁ ਅਚਰਜੁ ਭਇਆ ॥
جِہ ٹھاکُر کءُ سُنت اگادھِ بودھِ سو رِدےَ گُرِ دِئیا -- رہاءُ --	----	ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥
جوءِ دُوت موہِ بہُتُ سنّتاوت تے بھِئیانک بھِئیا --	----	ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥

کرہِ بینتی راکھُ ٹھاکر تے
ہم تیری سرنئیا --2--

ਕਰਹਿ ਬੇਨਤੀ ਰਾਖੁ ਠਾਕੁਰ ਤੇ
ਹਮ ਤੇਰੀ ਸਰਨਇਆ ॥੨॥

جہ بھنڈارُ گوبِند کا کھُلیا
جِہ پّراپت تِہ لئیا --

ਜਹ ਭੰਡਾਰੁ ਗੋਬਿੰਦ ਕਾ ਖੁਲਿਆ
ਜਿਹ ਪ੍ਰਾਪਤਿ ਤਿਹ ਲਇਆ ॥

ایکُ رتنُ مو کءُ گُرِ دینا
میرا منُ تنُ سیتلُ تھیا --3--

ਏਕੁ ਰਤਨੁ ਮੋ ਕਉ ਗੁਰਿ ਦੀਨਾ
ਮੇਰਾ ਮਨੁ ਤਨੁ ਸੀਤਲੁ ਥਿਆ ॥੩॥

ایک بُوند گُرِ انمّرِتُ دِینو
تا اٹلُ امرُ ن مُیا --

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ
ਤਾ ਅਟਲੁ ਅਮਰੁ ਨ ਮੁਆ ॥

بھگتِ بھنڈار گُرِ نانک کءُ سئُپے
پھِرِ لیکھا مُولِ ن لئیا
--4--3--14--

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ
ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥

سورٹھِ مہلا[1] 5 -- | محلا[1]

ਸੋਰਠਿ ਮਹਲਾ ੫ ॥

چرن کمل سِءُ جا کا منُ لینا
سے جن ترِپت اگھائی --

ਚਰਨ ਕਮਲ ਸਿਉ ਜਾ ਕਾ ਮਨੁ ਲੀਨਾ
ਸੇ ਜਨ ਤ੍ਰਿਪਤਿ ਅਘਾਈ ॥

گُنْ امول جِسُ رِدےَ ن وسِیا
تے نر ترِسن ترِکھائی --1--

ਗੁਣ ਅਮੋਲ ਜਿਸੁ ਰਿਦੈ ਨ ਵਸਿਆ
ਤੇ ਨਰ ਤ੍ਰਿਸਨ ਤ੍ਰਿਖਾਈ ॥੧॥

ہرِ آرادھے اروگ اندائی --

ਹਰਿ ਆਰਾਧੇ ਅਰੋਗ ਅਨਦਾਈ ॥

جِس نو وِسرےَ میرا رام سنیہی
تِس لاکھ بیدن جنْ آئی -- رہاءُ --

ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ
ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥

جِہ جن اوٹ گہی پّربھ تیری سے سُکھیۓ پّربھ سرنے --	----	ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥
جِہ نر بِسریا پُرکھُ بِدھاتا تے دُکھیا مہِ گننے --2--	Page# [613]	ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥
جِہ گُر مانِ پّربھُو لِو لائی تِہ مہا انند رسُ کریا --	----	ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥
جِہ پّربھُو بِسارِ گُر تے بیمُکھائی تے نرک گھور مہِ پریا --3--	----	ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥
جِتُ کو لائیا تِت ہی لاگا تَیسو ہی ورتارا --	----	ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥
نانک سہ پکری سنّتن کی رِدے بھۓ مگن چرنارا --15--4--4--	----	ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥
سورٹھِ مہلا[1] 5 -- | [1]محلا	----	ਸੋਰਠਿ ਮਹਲਾ ੫ ॥
راجن مہِ راجا اُرجھائیو مانن مہِ ابھمانی --	----	ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥
لوبھن مہِ لوبھی لوبھائیو تِءُ ہرِ رنگِ رچے گیانی --1--	----	ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥
ہرِ جن کءُ اِہی سُہاوے --	----	ਹਰਿ ਜਨ ਕਉ ਇਹੀ ਸੁਹਾਵੈ ॥

پیکھِ نِکٹِ کرِ سیوا ستگُر
ہرِ کیرتنِ ہی ترِپتاوے -- رہاءُ --

ਪੇਖਿ ਨਿਕਟਿ ਕਰਿ ਸੇਵਾ ਸਤਿਗੁਰ
ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

املن سِءُ املی لپٹائیو
بھُومن بھومِ پیاری --

ਅਮਲਨ ਸਿਉ ਅਮਲੀ ਲਪਟਾਇਓ
ਭੂਮਨ ਭੂਮਿ ਪਿਆਰੀ ॥

کھیر سنّگِ بارِکُ ہے لینا
پّربھ سنّت اَیسے ہِتکاری --2--

ਖੀਰ ਸੰਗਿ ਬਾਰਿਕੁ ਹੈ ਲੀਨਾ
ਪ੍ਰਭ ਸੰਤ ਐਸੇ ਹਿਤਕਾਰੀ ॥੨॥

بِدیا مہِ بِدُئنّسی رچِیا
نَین دیکھِ سُکھُ پاوہِ --

ਬਿਦਿਆ ਮਹਿ ਬਿਦੁਅੰਸੀ ਰਚਿਆ
ਨੈਨ ਦੇਖਿ ਸੁਖੁ ਪਾਵਹਿ ॥

جَیسے رسنا سادِ لُبھانی
تِءُ ہرِ جن ہرِ گُنْ گاوہِ --3--

ਜੈਸੇ ਰਸਨਾ ਸਾਦਿ ਲੁਭਾਨੀ
ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥

جَیسی بھُوکھ تَیسی کا پُورکُ
سگل گھٹا کا سُیامی --

ਜੈਸੀ ਭੂਖ ਤੈਸੀ ਕਾ ਪੂਰਕੁ
ਸਗਲ ਘਟਾ ਕਾ ਸੁਆਮੀ ॥

نانک پیاس لگی درسن کی
پّربھُ مِلیا انترجامی --4--5--16--

ਨਾਨਕ ਪਿਆਸ ਲਗੀ ਦਰਸਨ ਕੀ
ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

سورٹھِ مہلا[1] 5 -- | [1]محلا

ਸੋਰਠਿ ਮਹਲਾ ੫ ॥

ہم مَیلے تُم اُوجل کرتے
ہم نِرگُن تُو داتا --

ਹਮ ਮੈਲੇ ਤੁਮ ਊਜਲ ਕਰਤੇ
ਹਮ ਨਿਰਗੁਨ ਤੂ ਦਾਤਾ ॥

ہم مُورکھ تُم چتُر سِیانے
تُو سرب کلا کا گِیاتا --1--

ਹਮ ਮੂਰਖ ਤੁਮ ਚਤੁਰ ਸਿਆਣੇ
ਤੂ ਸਰਬ ਕਲਾ ਕਾ ਗਿਆਤਾ ॥੧॥

مادھو ہم اَیسے تُو اَیسا ۔۔	----	ਮਾਧੋ ਹਮ ਐਸੇ ਤੂ ਐਸਾ ॥
ہم پاپی تُم پاپ کھنّڈن نِیکو ٹھاکُر دیسا ۔۔ رہاءُ ۔۔	----	ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
تُم سبھ ساجے ساجِ نِواجے[1] جی ءُ پِنّڈُ دے پّرانا ۔۔ | [1]نِوازے۔	----	ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
نِرگُنِیارے گُنُ نہی کوئی تُم دانُ دیہُ مِہروانا ۔۔2۔۔	----	ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
تُم کرہُ بھلا ہم بھلو ن جانہ تُم سدا سدا دئِیالا ۔۔	----	ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
تُم سُکھدائی پُرکھ بِدھاتے تُم راکھہُ اپُنے بالا ۔۔3۔۔	----	ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
تُم نِدھان اٹل سُلِتان[1] جی ء جنّت سبھِ جاچےَ ۔۔ | [1]سُلِطان۔	----	ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
کہُ نانک ہم اِہےَ ہوالا[1] راکھُ سنّتن کےَ پاچھےَ ۔۔4۔۔6۔۔17۔۔ | [1]حوالا۔	----	ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
سورٹھِ مہلا[1] 5 گھرُ 2 ۔۔ | [1]محلا۔	----	ਸੋਰਠਿ ਮਹਲਾ ੫ ਘਰੁ ੨ ॥
مات گربھ مہِ آپن سِمرنُ دے تہ تُم راکھنہارے ۔۔	----	ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥

پاوک ساگر اتھاہ لہرِ مہِ تارہ تارنہارے --1--	----	ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥
مادھو توٗ ٹھاکُرُ سِرِ مورا --	----	ਮਾਧੌ ਤੂ ਠਾਕੁਰੁ ਸਿਰਿ ਮੋਰਾ ॥
اِیہا اُوہا تُہارو دھورا -- رہاءُ --	----	ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥
کیِتے کءُ میرےَ سنّمانےَ کرنْہارُ ترِنُ جانےَ --	----	ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥
توٗ داتا ماگن کءُ سگلی دانُ دیہِ پْربھ بھانےَ --2--	----	ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥
کھِن مہِ اورُ کھِنےَ مہِ اورا اچرج چلت تُمارے --	----	ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥
رُوڑو گوٗڑو گہِر گنّبھیِرو اُوچو اگم اپارے --3--	----	ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥
سادھسنّگِ جءُ تُمہِ مِلائِئو تءُ سُنی تُماری بانْی --	----	ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥
اندُ بھئِیا پیکھت ہی نانک پْرتاپ پُرکھ نِربانْی --4--7--18--	Page# [614]	ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥
سورٹھِ مہلا 5 -- | محلا	----	ਸੋਰਠਿ ਮਹਲਾ ੫ ॥
ہم سنّتن کی رینُ پیارے ہم سنّتن کی سرنْا --	----	ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥

سنّت ہماری اوٹ ستاݨی سنّت ہمارا گہݨا --1--	----	ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥
ہم سنّتن سِءُ بݨِ آئی --	----	ਹਮ ਸੰਤਨ ਸਿਉ ਬਣਿ ਆਈ ॥
پُورب لِکھِیا پائی --	----	ਪੂਰਬਿ ਲਿਖਿਆ ਪਾਈ ॥
اِہُ منُ تیرا بھائی -- رہاءُ --	----	ਇਹੁ ਮਨੁ ਤੇਰਾ ਭਾਈ ॥ ਰਹਾਉ ॥
سنّتن سِءُ میری لیوا دیوی سنّتن سِءُ بِئُہارا --	----	ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥
سنّتن سِءُ ہم لاہا کھاٹیا ہرِ بھگتِ بھرے بھنّڈارا --2--	----	ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥
سنّتن موکءُ پُونّجی سئُپی تءُ اُترِیا من کا دھوکھا --	----	ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥
دھرم راءِ اب کہا کریگو جءُ پھاٹِئو سگلو لیکھا --3--	----	ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥
مہا انند بھئے سُکھُ پائِیا سنّتن کے پرسادے --	----	ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥
کہُ نانک ہرِ سِءُ منُ مانِیا رنّگِ رتے بِسمادے --4--8--19--	----	ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥
سورٹھِ م: 5 --	----	ਸੋਰਠਿ ਮਃ ੫ ॥

ਜੇਤੀ ਸਮਗ੍ਰੀ ਦੇਖਹੁ ਰੇ ਨਰ
ਤੇਤੀ ਹੀ ਛਡਿ ਜਾਨੀ ॥

جیتی سمگّری دیکھہُ رے نر
تیتی ہی چھڈِ جانی --

ਰਾਮ ਨਾਮ ਸੰਗਿ ਕਰਿ ਬਿਉਹਾਰਾ
ਪਾਵਹਿ ਪਦੁ ਨਿਰਬਾਨੀ ॥੧॥

رام نام سنّگِ کرِ بِئُہارا
پاوہِ پدُ نِربانی --1--

ਪਿਆਰੇ ਤੂ ਮੇਰੋ ਸੁਖਦਾਤਾ ॥

پیارے تُو میرو سُکھداتا --

ਗੁਰਿ ਪੂਰੈ ਦੀਆ ਉਪਦੇਸਾ
ਤੁਮ ਹੀ ਸੰਗਿ ਪਰਾਤਾ ॥ ਰਹਾਉ ॥

گُرِ پُورےَ دِییا اُپدیسا
تُم ہی سنّگِ پراتا -- رہاءُ --

ਕਾਮ ਕ੍ਰੋਧ ਲੋਭ ਮੋਹ ਅਭਿਮਾਨਾ
ਤਾ ਮਹਿ ਸੁਖੁ ਨਹੀ ਪਾਈਐ ॥

کام کرودھ لوبھ موہ ابھِمانا
تا مہِ سُکھُ نہی پائیئےَ --

ਹੋਹੁ ਰੇਨ ਤੂ ਸਗਲ ਕੀ ਮੇਰੇ ਮਨ
ਤਉ ਅਨਦ ਮੰਗਲ ਸੁਖੁ ਪਾਈਐ ॥੨॥

ہوہُ رین تُو سگل کی میرے من
تءُ اند منگل سُکھُ پائیئےَ --2--

ਘਾਲ ਨ ਭਾਨੈ ਅੰਤਰ ਬਿਧਿ ਜਾਨੈ
ਤਾ ਕੀ ਕਰਿ ਮਨ ਸੇਵਾ ॥

گھال ن بھانےَ انتر بِدھِ جانےَ
تا کی کرِ من سیوا --

ਕਰਿ ਪੂਜਾ ਹੋਮਿ ਇਹੁ ਮਨੂਆ
ਅਕਾਲ ਮੂਰਤਿ ਗੁਰਦੇਵਾ ॥੩॥

کرِ پُوجا ہومِ اِہُ منُویا
اکال مُورتِ گُردیوا --3--

ਗੋਬਿਦ ਦਾਮੋਦਰ ਦਇਆਲ ਮਾਧਵੇ
ਪਾਰਬ੍ਰਹਮ ਨਿਰੰਕਾਰਾ ॥

گوبِد دامودر دئیال مادھوے
پاربّرہم نِرنّکارا --

نامُ ورتنِ نامو والیوا
نامُ نانک پّران ادھارا
--20--9--4--

ਨਾਮੁ ਵਰਤਣਿ ਨਾਮੋ ਵਾਲੇਵਾ
ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥

سورٹھِ مہلا[1] 5 -- | [1]محلا-

ਸੋਰਠਿ ਮਹਲਾ ੫ ॥

مِرتک کءُ پائِئو تنِ ساسا
بِچھُرت آنِ مِلائِیا --

ਮਿਰਤਕ ਕਉ ਪਾਇਓ ਤਨਿ ਸਾਸਾ
ਬਿਛੁਰਤ ਆਨਿ ਮਿਲਾਇਆ ॥

پسُو پریت مُگدھ بھۓ سّروتے
ہرِ ناما مُکھِ گائِیا --1--

ਪਸੂ ਪਰੇਤ ਮੁਗਧ ਭਏ ਸ੍ਰੋਤੇ
ਹਰਿ ਨਾਮਾ ਮੁਖਿ ਗਾਇਆ ॥੧॥

پُورے گُر کی دیکھُ وڈائی --

ਪੂਰੇ ਗੁਰ ਕੀ ਦੇਖੁ ਵਡਾਈ ॥

تا کی کِیمتِ[1] کہنھُ ن جائی -- رہاءُ -- |
[1]قیمت-

ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥

دُوکھ سوگ کا ڈھاہِئو ڈیرا
اند منّگل بِسراما --

ਦੂਖ ਸੋਗ ਕਾ ਢਾਹਿਓ ਡੇਰਾ
ਅਨਦ ਮੰਗਲ ਬਿਸਰਾਮਾ ॥

من بانْچھت پھل ملے اچِنّتا
پُورن ہوۓ کاما --2--

ਮਨ ਬਾਂਛਤ ਫਲ ਮਿਲੇ ਅਚਿੰਤਾ
ਪੂਰਨ ਹੋਏ ਕਾਮਾ ॥੨॥

اِیہا سُکھُ آگےَ مُکھ اُوجل
مِٹِ گۓ آونْ جانْے --

ਈਹਾ ਸੁਖੁ ਆਗੈ ਮੁਖ ਊਜਲ
ਮਿਟਿ ਗਏ ਆਵਣ ਜਾਣੇ ॥

نِربھءُ بھۓ ہِردےَ نامُ وسِیا
اپُنے ستِگُر کےَ منِ بھانْے --3--

ਨਿਰਭਉ ਭਏ ਹਿਰਦੈ ਨਾਮੁ ਵਸਿਆ
ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

اُوٹھت بَیٹھت ہرِ گُنڑ گاوے دُوکھُ دردُ بھّرمُ بھاگا --	----	ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥
کہُ نانک تا کے پُور کرنّما جا کا گُر چرنی منُ لاگا	----	ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ
--21--10--4--		॥੪॥੧੦॥੨੧॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
رتنُ چھاڈِ کئُڈی سنّگِ لاگے جا تے کچھُو ن پائیٔ --	----	ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥
پُورن پاربّرہم پریسُر میرے من سدا دھِیائیٔ --1--	----	ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥
سِمرہُ ہرِ ہرِ نامُ پرانی --	Page# [615]	ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥
نسے کاچی دیہ اِگیانی -- رہاءُ --	----	ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥
مّرِگ ترِّسنا ارُ سُپن منورتھ تا کی کچھُ ن وڈائی --	----	ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥
رام بھجن بِنُ کامِ ن آوسِ سنّگِ ن کاہُو جائی --2--	----	ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥
ہءُ ہءُ کرت بِہاءِ اوردا جیء کو کامُ ن کینا --	----	ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥

دھاوت دھاوت نہ ترِپتاسِیا رام نامُ نہی چِینا ـــ3ــ	----	ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥
ساد بِکار بِکھےَ رس ماتو اسنّکھ کھتے[1] کرِ پھیرے ـــ | [1]خطے۔	----	ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥
نانک کی پّربھ پاہِ بِنّتی کاٹہُ اوگُݨ میرے ـــ4ـــ11ـــ22ــ	----	ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥
سورٹھِ مہلا[1] 5 ـــ | [1]محلا۔	----	ਸੋਰਠਿ ਮਹਲਾ ੫ ॥
گُݨ گاوہُ پُورن اِبناسی کام کّرودھ بِکھُ جارے ـــ	----	ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥
مہا بِکھمُ اگنِ کو ساگرُ سادھُو سنّگِ اُدھارے ـــ1ــ	----	ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥
پُورےَ گُرِ میٹِئو بھرمُ انّدھیرا ـــ	----	ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥
بھجُ پّریم بھگتِ پّربھُ نیرا ـــ رہاءُ ـــ	----	ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥
ہرِ ہرِ نامُ نِدھان رسُ پِییا من تن رہے اگھائی ـــ	----	ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥
جت کت پُورِ رہِئو پرمیسرُ کت آوےَ کت جائی ـــ2ــ	----	ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥
جپ تپ سنّجم گِیان تت بیتا جِسُ منِ وسےَ گوپالا[1] ـــ | [1]گوپالا۔	----	ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ ॥

نامُ رتنُ جِن گُرمُکھِ پائِیا تا کی پُورن گھالا ۔۔3۔۔	----	ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥
کلِ کلیس مٹے دُکھ سگلے کاٹی جم کی پھاسا ۔۔	----	ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥
کہُ نانک پّربھِ کِرپا دھاری من تن بھۓ بِگاسا ۔۔4۔۔12۔۔23۔۔	----	ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥
سورٹھِ مہلا[1] 5 ۔۔ | [1]محلا۔	----	ਸੋਰਠਿ ਮਹਲਾ ੫ ॥
کرݨ کراوݨہار پّربھُ داتا پاربّرہم پّربھُ سُیامی ۔۔	----	ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ ॥
سگلے جیء کیۓ دئِیالا سو پّربھُ انّترجامی ۔۔1۔۔	----	ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥੧॥
میرا گُرُ ہویا آپِ سہائی ۔۔	----	ਮੇਰਾ ਗੁਰੁ ਹੋਆ ਆਪਿ ਸਹਾਈ ॥
سُوکھ سہج آننّد منّگل رس اچرج بھئی بڈائی ۔۔ رہاءُ ۔۔	----	ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ ਰਹਾਉ ॥
گُر کی سرݨِ پۓ بھےَ ناسے ساچی درگہ مانے ۔۔	----	ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥
گُݨ گاوت آرادھِ نامُ ہرِ آۓ اپُنےَ تھانے ۔۔2۔۔	----	ਗੁਣ ਗਾਵਤ ਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ ॥੨॥

جَے جَے کارُ کرے سبھ اُستتِ سنّگتِ سادھ پِیاری --	ਜੈ ਜੈ ਕਾਰੁ ਕਰੈ ਸਭ ਉਸਤਤਿ ਸੰਗਤਿ ਸਾਧ ਪਿਆਰੀ ॥
سد بلِہارِ جاۓ پّربھ اپُنے جِنِ پُورن پیَج سواری --3--	ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥੩॥
گوسٹِ گِیانُ نامُ سُنڑِ اُدھرے جِنِ جِنِ درسنُ پائِیا --	ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥
بھئِئو کرِپالُ نانک پّربھُ اپُنا اند سیتی گھرِ آئِیا --4--13--24--	ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ ॥੪॥੧੩॥੨੪॥
سورٹھِ مہلا[1] 5 -- | [1]محلا-	ਸੋਰਠਿ ਮਹਲਾ ੫ ॥
پّربھ کی سرنڑِ سگل بھے لاتھے دُکھ بنسے سُکھُ پائِیا --	ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥
دئِیالُ ہویا پاربّرہمُ سُیامی پُورا ستِگُرُ دھِیائِیا --1--	ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥
پّربھ جیۓ تُو میرو ساہِبُ[1] داتا -- | [1]صاحِبُ-	ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥
کرِ کرِپا پّربھ دِین دئِیالا گُنڑ گاوۓ رنّگِ راتا -- رہاۓ --	ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
ستِگُرِ نامُ نِدھانُ دّرِڑائِیا چِنّتا سگل بِناسی --	ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥

Page# [616]

کرِ کرِپا اپنو کرِ لینا منِ وسِیا ابناسی --2--	----	ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥
تا کءُ بگھنُ ن کوئُو لاگےَ جو ستِگرِ اپنےَ راکھے --		ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥
چرن کمل بسے رِد انّترِ انّمرِت ہرِ رسُ چاکھے --3--	----	ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥
کرِ سیوا سیوک پرّبھ اپنے جنِ من کی اِچھ پجائی --	----	ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥
نانک داس تا کےَ بلِہارےَ جنِ پُورن پیَج رکھائی --4--14--25--	----	ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥
سورٹھِ مہلا[1] 5 -- | محلا[1]	----	ਸੋਰਠਿ ਮਹਲਾ ੫ ॥
مائِیا موہ مگنُ اندھِیارےَ دیونہارُ ن جانےَ --	----	ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥
جیءُ پنّڈُ ساج جنِ رچِیا بلُ اپنو کرِ مانےَ --1--	----	ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥
من مُوڑے دیکھِ رہِئو پرّبھ سُیامی --	----	ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥
جو کِچھ کرہِ سوئی سوئی جانڑےَ رہےَ ن کچھُوئےَ چھانی -- رہاءُ --	----	ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥

جِہوا سُیاد لوبھ مدِ ماتو اُپجے انِک بِکارا ۔۔	----	ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥
بہُتُ جونِ بھرمت دُکھُ پائِیا ہئُمےَ بنّدھن کے بھارا ۔۔2۔۔	----	ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥
دےءِ کِواڑ انِک پڑدے مہِ پر دارا سنّگِ پھاکےَ ۔۔	----	ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥
چِترّ گُپتُ جب لیکھا ماگہِ تب کئُنُ پڑدا تیرا ڈھاکےَ ۔۔3۔۔	----	ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥
دِین دئِیال پُورن دُکھ بھنّجن تُم بِنُ اوٹ ن کائی ۔۔	----	ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥
کاڈھِ لیہُ سنّسار ساگر مہِ نانک پّربھ سرݨائی ۔۔4۔۔15۔۔26۔۔	----	ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥
سورٹھِ مہلا[1] 5 ۔۔ | محلا[1] ۔	----	ਸੋਰਠਿ ਮਹਲਾ ੫ ॥
پاربّرہمُ ہویا سہائی کتھا کِیرتنُ سُکھدائی ۔۔	----	ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
گُر پُورے کی باݨی جپِ اننّدُ کرہُ نِت پّراݨی ۔۔1۔۔	----	ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
ہرِ ساچا سِمرہُ بھائی ۔۔	----	ਹਰਿ ਸਾਚਾ ਸਿਮਰਹੁ ਭਾਈ ॥

ساد ھسنّگِ سدا سُکھُ پائیئَے ہرِ بِسرِ ن کبہُو جائی -- رہاءُ --	----	ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥
انّمرِت نامُ پرمیسرُ تیرا جو سِمرے سو جیوے --	----	ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
جِس نو کرمِ پراپتِ ہووَے سو جنُ نِرملُ تھیوَے --2--	----	ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
بِگھن بِناسن سبھِ دُکھ ناسن گُر چرݨی منُ لاگا --	----	ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥
گُݨ گاوت اچُت ابِناسی اندِنُ ہرِ رنّگِ جاگا --3--	----	ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥
من اِچھے سیئی پھل پاۓ ہرِ کی کتھا سُہیلی --	----	ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
آدِ انّتِ مدھِ نانک کءُ سو پربھُ ہویا بیلی --4--16--27--	----	ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
سورٹھِ مہلا[1] 5 پنّچپدا -- | محلا[1]	----	ਸੋਰਠਿ ਮਹਲਾ ੫ ਪੰਚਪਦਾ ॥
بِنسے موہُ میرا ارُ تیرا بِنسے اپنی دھاری --1--	----	ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥
سنّتہُ اِہا بتاوہُ کاری --	----	ਸੰਤਹੁ ਇਹਾ ਬਤਾਵਹੁ ਕਾਰੀ ॥
جِتُ ہئُمے گربُ نِواری --1-- رہاءُ --	----	ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

سرب بھُوت پاربّرہمُ کرِ مانِیا ہوواں سگل ریناری --2--	----	ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥
پیکھِئو پّربھ جیءُ اپُنےَ سنّگے چُوکےَ بھیِتِ بھّرماری --3--	----	ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥
ائُکھدھُ نامُ نِرمل جلُ انّمّرِتُ پائیِۓَ گُرُو دُیاری --4--	----	ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥
کہُ نانکُ جِسُ مستکِ لِکھِیا تِسُ گُرمِلِ روگ بِداری --5--17--28--	----	ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
سورٹھِ مہلا[1] 5 گھرُ 2 دُپدے | [1]محلا-	----	ਸੋਰਠਿ ਮਹਲਾ ੫ ਘਰੁ ੨ ਦੁਪਦੇ
ੴ ستِگُر پّرسادِ --	Page# [617]	ੴ ਸਤਿਗੁਰ ਪ੍ਰਸਾਦਿ ॥
سگل بنسپتِ مہِ بَیسنّترُ سگل دُودھ مہِ گھِیا --	----	ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
اُوچ نیِچ مہِ جوتِ سمائنْ گھٹِ گھٹِ مادھءُ جِیا --1--	----	ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥
سنّتہُ گھٹِ گھٹِ رہِیا سماہِئو --	----	ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥
پُورن پُورِ رہِئو سرب مہِ جلِ تھلِ رمئِیا آہِئو --1-- رہاءُ --	----	ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥

گُݨ نِدھان نانکُ جسُ گاوےَ ستِگُرِ بھرمُ چُکائِئو --	----	ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥
سرب نِواسی سدا الیپا سبھ مہِ رہِیا سمائِئو --2--1--29--	----	ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
جا کےَ سِمرنِ ہوءِ انںّدا بنسےَ جنم مرݨ بھےَ دُکھی --	----	ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥
چارِ پدارتھ نو نِدھِ پاوہِ بہُرِ ن ترِسنا بھُکھی --1--	----	ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥
جا کو نامُ لَیت تۄُ سُکھی --	----	ਜਾ ਕੋ ਨਾਮੁ ਲੈਤ ਤੂ ਸੁਖੀ ॥
ساسِ ساسِ دھِیاوہُ ٹھاکُر کءُ من تن جِیئرے مُکھی --1-- رہاءُ --	----	ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥
سانْتِ پاوہِ ہووہِ من سِیتل اگنِ ن انّترِ دھُکھی --	----	ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥
گُر نانک کءُ پّربھُو دِکھائِیا جلِ تھلِ ترِبھوݨِ رُکھی --30--2--2--	----	ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥

کام کّرودھ لوبھ جھُوٹھ نِنّدا اِن تے آپ چھڈاوہُ --	----	ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥
اِہ بھیتر تے اِن کءُ ڈارہُ آپن نِکٹِ بُلاوہُ --1--	----	ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥
اپُنی بِدھِ آپ جناوہُ --	----	ਅਪੁਨੀ ਬਿਧਿ ਆਪਿ ਜਨਾਵਹੁ ॥
ہرِ جن منّگل گاوہُ --1-- رہاءُ --	----	ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥
بِسرُ ناہی کبہُو ہیِۓ تے اِہ بِدھِ من مہِ پاوہُ --	----	ਬਿਸਰੁ ਨਾਹੀ ਕਬਹੁ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥
گُرُ پُورا بھیٹِئو وڈبھاگی جن نانک کتہِ ن دھاوہُ --31--3--2--	----	ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥
سورٹھِ مہلا[1] 5 -- | [1]محلا	----	ਸੋਰਠਿ ਮਹਲਾ ੫ ॥
جا کےَ سِمرنِ سبھُ کچھُ پائیِۓَ برِتھی گھال ن جائی --	----	ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
تِسُ پّربھ تیاگِ اور کت راچہُ جو سبھ مہِ رہِیا سمائی --1--	----	ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
ہرِ ہرِ سِمرہُ سنّت گوپالا --	----	ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥
سادھسنّگِ مِلِ نامُ دھِیاوہُ پُورن ہووےَ گھالا --1-- رہاءُ --	----	ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥

سارِ سمالےَ نِتِ پّرتپالےَ
پّریم سہِت گلِ لاوےَ --

---- ਸਾਰਿ ਸਮਾਲੈ ਨਿਤਿ ਪ੍ਰਤਿਪਾਲੈ
ਪ੍ਰੇਮ ਸਹਿਤ ਗਲਿ ਲਾਵੈ ॥

کہُ نانکُ پّربھ تُمرے بِسرت
جگت جیونُ کیَسے پاوےَ

---- ਕਹੁ ਨਾਨਕ ਪ੍ਰਭ ਤੁਮਰੇ ਬਿਸਰਤ
ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥

--32--4--2--

سورٹھِ مہلا[1] 5 -- | محلا[1]

---- ਸੋਰਠਿ ਮਹਲਾ ੫ ॥

اِبناسی جیئن کو داتا
سِمرت سبھ ملُ کھوئی --

---- ਅਬਿਨਾਸੀ ਜੀਅਨ ਕੋ ਦਾਤਾ
ਸਿਮਰਤ ਸਭ ਮਲੁ ਖੋਈ ॥

گُݨ نِدھان بھگتن کءُ برتنِ
بِرلا پاوےَ کوئی --1--

---- ਗੁਣ ਨਿਧਾਨ ਭਗਤਨ ਕਉ ਬਰਤਨਿ
ਬਿਰਲਾ ਪਾਵੈ ਕੋਈ ॥੧॥

میرے من جپِ گُر گوپال پّربھُ سوئی --

---- ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥

جا کی سرݨِ پئِیا سُکھُ پائیِۓَ
باہُڑِ دُوکھُ ن ہوئی --1-- رہاءُ --

---- ਜਾ ਕੀ ਸਰਣਿ ਪਇਆ ਸੁਖੁ ਪਾਈਐ
ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥

وڈبھاگی سادھسنّگُ پراپتِ
تِن بھیٹت دُرمتِ کھوئی --

---- ਵਡਭਾਗੀ ਸਾਧਸੰਗੁ ਪਰਾਪਤਿ
ਤਿਨ ਭੇਟਤ ਦੁਰਮਤਿ ਖੋਈ ॥

تِن کی دھُورِ نانکُ داسُ باچھےَ
جِن ہرِ نامُ رِدے پروئی

---- ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ
ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥

--33--5--2--

سورٹھِ مہلا[1] 5 -- | محلا[1]

Page# [618]

ਸੋਰਠਿ ਮਹਲਾ ੫ ॥

جنم جنم کے دُوکھ نِوارے سُوکا منُ سادھارے --	----	ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥
درسنُ بھیٹّت ہوت نِہالا ہرِ کا نامُ بیچارے --1--	----	ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥
میرا بَیدُ گُرو گووِنّدا --	----	ਮੇਰਾ ਬੈਦੁ ਗੁਰੂ ਗੋਵਿੰਦਾ ॥
ہرِ ہرِ نامُ اَئُکھدھُ مُکھِ دیوے کاٹے جم کی پھنّدھا --1-- رہاءُ --	----	ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥
سمرتھ پُرکھ پُورن بِدھاتے آپے کرنَیہارا --	----	ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥
اپُنا داسُ ہرِ آپِ اُبارِیا نانک نام ادھارا --2--6--34--	----	ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥
سورٹھِ مہلا[1] 5 -- | [1]محلا۔	----	ਸੋਰਠਿ ਮਹਲਾ ੫ ॥
انّتر کی گتِ تُم ہی جانی تُجھ ہی پاہِ نِبیرو --	----	ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥
بکھسِ[1] لَیہُ ساہِب[2] پّربھ اپنے لاکھ کھتے[3] کرِ پھیرو --1-- | [1]بخشِ۔ [2]صاحِب۔ [3]خطے۔	----	ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥
پّربھ جی تُو میرو ٹھاکُرُ نیرو --	----	ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥
ہرِ چرنْ سرنْ موہِ چیرو --1-- رہاءُ --	----	ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥

بیسُمار[1] بیئنّت سُیامی اُوچو گُنی گہیرو -- ا بیشُمار-	----	ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥
کاٹِ سِلک کینو اپُنو داسرو تءُ نانک کہا نِہورو --2--7--35--	----	ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥
سورٹھِ م: 5 --	----	ਸੋਰਠਿ ਮਃ ੫ ॥
بھئے کِرپال گُرُو گووِنّدا سگل منورتھ پائے --	----	ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥
استھِر بھئے لاگِ ہرِ چرنٹی گووِنّد کے گُنٹ گائے --1--	----	ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥
بھلو سمُورتُ پُورا --	----	ਭਲੋ ਸਮੂਰਤੁ ਪੂਰਾ ॥
سانْتِ سہج آننّد نامُ جپِ واجے انہد تُورا --1-- رہاءُ --	----	ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥
ملے سُیامی پ्रِیتم اپُنے گھر منّدر سُکھدائی --	----	ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥
ہرِ نامُ نِدھانُ نانک جن پائِیا سگلی اِچھ پُجائی --2--8--36--	----	ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥
سورٹھِ مہلا[1] 5 -- ا محلا[1]-	----	ਸੋਰਠਿ ਮਹਲਾ ੫ ॥
گُر کے چرن بسے رِد بھیترِ سُبھ لکھٹ پ्रَبھِ کینے --	----	ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥

بھئے کِرپال پُورن پریسر نام نِدھان مَن چینے --1--	----	ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥
میرو گُرُ رکھوارو مِیت --	----	ਮੇਰੋ ਗੁਰੁ ਰਖਵਾਰੋ ਮੀਤ ॥
دُوݨ چئُوݨی دے وڈِیائی سوبھا نِیتا نِیت --1-- رہاءُ --	----	ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥
جی ء جنّت پّربھِ سگل اُدھارے درسنُ دیکھݨہارے --	----	ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥
گُر پُورے کی اچرج وڈِیائی نانک سد بلِہارے --2--9--37--	----	ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥
سورٹھ مہلا[1] 5 -- | محلا[1]	----	ਸੋਰਠਿ ਮਹਲਾ ੫ ॥
سنّچِن کرءُ نام دھنُ نرمل تھاتی اگم اپار --	----	ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥
بِلچھِ بنود آنند سُکھ ماݨہُ کھاءِ جیوہُ سِکھ پروار --1--	----	ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥
ہرِ کے چرن کمل آدھار --	----	ਹਰਿ ਕੇ ਚਰਨ ਕਮਲ ਆਧਾਰ ॥
سنّت پّرسادِ پائِئو سچ بوہِتھُ چڑِ لنّگھءُ بِکھُ سنّسار --1-- رہاءُ --	----	ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਿਉ ਬਿਖੁ ਸੰਸਾਰ ॥੧॥ ਰਹਾਉ ॥
بھئے کِرپال پُورن اِبناسی آپہِ کِینی سار --	----	ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥

پیکھِ پیکھِ نانک بِگسانو نانک ناہی سُمار[1] --2--10--38-- |	----	ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥
[1]شُمار--		
سورٹھِ مہلا[1] 5 -- | [1]محلا--	----	ਸੋਰਠਿ ਮਹਲਾ ੫ ॥
گُرِ پُورےَ اپنی کل دھاری سبھ گھٹ اُپجی دِئیا --	----	ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥
آپے میلِ وڈائی کینی کُسل کھیم سبھ بھئیا --1--	----	ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥
ستِگُر پُورا میرے نالِ --	----	ਸਤਿਗੁਰੁ ਪੂਰਾ ਮੇਰੈ ਨਾਲਿ ॥
پاربّرہمُ جپ سدا نِہال -- رہاءُ --	----	ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥
انترِ باہرِ تھان تھننّترِ جت کت پیکھءُ سوئی --	Page# [619]	ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥
نانک گُرُ پائِئو وڈبھاگی تِس جیوڈُ اورُ ن کوئی --2--11--39--	----	ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥
سورٹھِ مہلا[1] 5 -- | [1]محلا--	----	ਸੋਰਠਿ ਮਹਲਾ ੫ ॥
سُوکھ منگل کلیانْ سہج دھُنِ پّربھ کے چرنْ نِہارِیا --	----	ਸੁਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥
راکھنہارےَ راکھِئو بارِکُ ستِگرِ تاپُ اُتارِیا --1--	----	ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥

اُبرے ستِگُر کی سرنائی -- ---- ਉਬਰੇ ਸਤਿਗੁਰ ਕੀ ਸਰਣਾਈ ॥

جا کی سیو ن بِرتھی جائی -- رہاءُ -- ---- ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥

گھر مہِ سُوکھ باہرِ پھُنِ سُوکھا
پّربھ اپُنے بھئے دئِیالا -- ---- ਘਰ ਮਹਿ ਸੂਖ ਬਾਹਰਿ ਫੁਨਿ ਸੂਖਾ
ਪ੍ਰਭ ਅਪੁਨੇ ਭਏ ਦਇਆਲਾ ॥

نانک بِگھنُ ن لاگےَ کوئُو
میرا پّربھُ ہویا کِرپالا ---- ਨਾਨਕ ਬਿਘਨੁ ਨ ਲਾਗੈ ਕੋਊ
ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥
--40--12--2--

سورِٹھ مہلا[1] 5 -- | [1]محلا- ---- ਸੋਰਠਿ ਮਹਲਾ ੫ ॥

سادھو سنّگِ بھئِیا منِ اُدمُ
نامُ رتنُ جسُ گائی -- ---- ਸਾਧੂ ਸੰਗਿ ਭਇਆ ਮਨਿ ਉਦਮੁ
ਨਾਮੁ ਰਤਨੁ ਜਸੁ ਗਾਈ ॥

مِٹ گئی چِنّتا سِمرِ اننّتا
ساگرُ تریا بھائی --1-- ---- ਮਿਟਿ ਗਈ ਚਿੰਤਾ ਸਿਮਰਿ ਅਨੰਤਾ
ਸਾਗਰੁ ਤਰਿਆ ਭਾਈ ॥੧॥

ہِردےَ ہرِ کے چرنْ وسائی -- ---- ਹਿਰਦੈ ਹਰਿ ਕੇ ਚਰਣ ਵਸਾਈ ॥

سُکھُ پائِیا سہج دھُنِ اُپجی
روگا گھانْ مِٹائی -- رہاءُ -- ---- ਸੁਖੁ ਪਾਇਆ ਸਹਜ ਧੁਨਿ ਉਪਜੀ
ਰੋਗਾ ਘਾਣਿ ਮਿਟਾਈ ॥ ਰਹਾਉ ॥

کِیا گُنْ تیرے آکھِ وکھانْا
کِیمتِ[1] کہنْ ن جائی -- | [1]قیمتِ- ---- ਕਿਆ ਗੁਣ ਤੇਰੇ ਆਖਿ ਵਖਾਣਾ
ਕੀਮਤਿ ਕਹਣੁ ਨ ਜਾਈ ॥

نانک بھگت بھئے اِبناسی اپُنا پّربھُ بھئِیا سہائی --2--13--41--	----	ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥
سورٹھ م: 5 --	----	ਸੋਰਠਿ ਮਃ ੫ ॥
گئے کلیس روگ سبھِ ناسے پّربھِ اپُنے کرِپا دھاری --	----	ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥
آٹھ پہر آرادھہُ سُیامی پُورن گھال ہماری --1--	----	ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥
ہرِ جیءُ تُو سُکھ سنّپتِ راسِ --	----	ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥
راکھِ لَیہُ بھائی میرے کءُ پّربھ آگےَ ارداسِ[1] -- رہاءُ -- | عرداس[1]-	----	ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥
جو ماگءُ سوئی سوئی پاوءُ اپنے کھسم[1] بھروسا -- | خصم[1]-	----	ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
کہُ نانک گُرُ پُورا بھیٹِئو مِٹِئو سگل انّدیسا --2--14--42--	----	ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥
سورٹھ مہلا[1] 5 -- | محلا[1]-	----	ਸੋਰਠਿ ਮਹਲਾ ੫ ॥
سِمرِ سِمرِ گُرُ ستِگُرُ اپنا سگلا دُوکھُ مِٹائِیا --	----	ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥

تاپ روگ گۓ گُر بچنی من اِچھے پھل پائیا --1--	----	ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥
میرا گُرُ پُورا سُکھداتا --	----	ਮੇਰਾ ਗੁਰੁ ਪੂਰਾ ਸੁਖਦਾਤਾ ॥
کرنْ کارنْ سمرتھ سُیامی پُورن پُرکھُ بِدھاتا -- رہاءُ --	----	ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
اننّد بِنود منگل گُنْ گاوہُ گُر نانک بھۓ دئِیالا --	----	ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥
جے جے کار بھۓ جگ بھیترِ ہویا پاربرہمُ رکھوالا --2--15--43--	----	ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
ہمری گنْت ن گنْیا کائی اپنْا بِردُ پچھانْ --	----	ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
ہاتھ دۓءِ راکھے کرِ اپُنے سدا سدا رنگُ مانْ --1--	----	ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
ساچا ساہِبُ[1] سد مِہروانْ -- | صاحِبُ[1]-	----	ਸਾਚਾ ਸਾਹਿਬੁ ਸਦ ਮਿਹਰਵਾਣ ॥
بنّدھُ پائیا میرے ستگُرِ پُورے ہوئی سرب کلِیانْ -- رہاءُ --	----	ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
جیءُ پاءِ پِنّڈُ جِن ساجِیا دِتا پَینْڑ کھانْ --	----	ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥

اپنے داس کی آپ پیج راکھی
نانک سد کُربانُ[1] --2--16--44-- |
[1]قُربانُ-

ਅਪਣੇ ਦਾਸ ਕੀ ਆਪਿ ਪੈਜ ਰਾਖੀ
ਨਾਨਕ ਸਦ ਕੁਰਬਾਣੁ ॥੨॥੧੬॥੪੪॥

سورٹھ مہلا[1] 5 -- | [1]محلا-

ਸੋਰਠਿ ਮਹਲਾ ੫ ॥

دُرتُ گوائیا ہرِ پربھِ آپے
سبھُ سنّسارُ اُبارِیا --

Page# [620]

ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
ਸਭੁ ਸੰਸਾਰੁ ਉਬਾਰਿਆ ॥

پاربرہمِ پربھِ کرپا دھاری
اپنا برد سمارِیا --1--

ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ
ਅਪਣਾ ਬਿਰਦੁ ਸਮਾਰਿਆ ॥੧॥

ہوئی راجے رام کی رکھوالی --

ਹੋਈ ਰਾਜੇ ਰਾਮ ਕੀ ਰਖਵਾਲੀ ॥

سُوکھ سہج آند گُن گاوہُ
منُ تنُ دیہ سُکھالی -- رہاءُ --

ਸੁਖ ਸਹਜ ਆਨਦ ਗੁਣ ਗਾਵਹੁ
ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥

پتت اُدھارنُ ستِگُرُ میرا
موہِ تِس کا بھرواسا --

ਪਤਿਤ ਉਧਾਰਣੁ ਸਤਿਗੁਰੁ ਮੇਰਾ
ਮੋਹਿ ਤਿਸ ਕਾ ਭਰਵਾਸਾ ॥

بکھشِ[1] لئے سبھِ سچے ساہِبِ[2]
سُنِ نانک کی ارداسا[3]
--2--17--45-- | [1]بخشِ- [2]صاحِبِ-
[3]عرداسا-

ਬਖਸਿ ਲਏ ਸਭਿ ਸਚੈ ਸਾਹਿਬਿ
ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥

سورٹھ مہلا[1] 5 -- | [1]محلا-

ਸੋਰਠਿ ਮਹਲਾ ੫ ॥

بکھسِیا[1] پاربرہم پرمیسرِ
سگلے روگ بِدارے -- | [1]بخشِیا-

ਬਖਸਿਆ ਪਾਰਬ੍ਰਹਮ ਪਰਮੇਸਰਿ
ਸਗਲੇ ਰੋਗ ਬਿਦਾਰੇ ॥

گُر پُورے کی سرݨی اُبرے کارج سگل سوارے --1--	----	ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥
ہرِ جنِ سِمریا نام ادھارِ --	----	ਹਰਿ ਜਨਿ ਸਿਮਰਿਆ ਨਾਮ ਅਧਾਰਿ ॥
تاپُ اُتارِیا ستِگُرِ پُورَے اپݨی کِرپا دھارِ -- رہاءُ --	----	ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥
سدا انَند کرہ میرےپیارے ہرِ گوِودُ گُرِ راکھیا --	----	ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥
وڈی وڈِیائی نانک کرتے کی ساچُ سبدُ ستِ بھاکھیا --46--18--2--	----	ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
بھئے کرِپال سُیامی میرے تِتُ ساچےَ دربارِ --	----	ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥
ستِگُرِ تاپُ گوائِیا بھائی ٹھانڈھِ پئی سنسارِ --	----	ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥
اپنڑے جی ء جنّت آپے راکھے جمہِ کیئو ہٹتارِ --1--	----	ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥
ہرِ کے چرنڑ رِدےَ اُرِ دھارِ --	----	ਹਰਿ ਕੇ ਚਰਣ ਰਿਦੈ ਉਰਿ ਧਾਰਿ ॥

سدا سدا پّربھُ سِمرِیۓَ بھائی دُکھ کِلبِکھ کاٹنھارُ --1-- رہاءُ --	----	ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥
تِس کی سرݨی اُوبرے بھائی جِن رچِیا سبھُ کوءِ --	----	ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥
کرݨ کارݨ سمرتھُ سو بھائی سچے سچی سوءِ --	----	ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥
نانک پّربھُو دھِیائیۓَ بھائی منُ تنُ سِیتلُ ہوءِ --2--19--47--	----	ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
سنّتہُ ہرِ ہرِ نامُ دھِیائی --	----	ਸੰਤਹੁ ਹਰਿ ਹਰਿ ਨਾਮੁ ਧਿਆਈ ॥
سُکھ ساگر پّربھُ وِسرءُ ناہی من چِنّدِئڑا پھلُ پائی --1-- رہاءُ --	----	ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
ستِگُرِ پُورے تاپُ گوائِیا اپݨی کِرپا دھاری --	----	ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥
پاربّرہم پّربھ بھۓ دئِیالا دُکھُ مِٹیا سبھ پرواری --1--	----	ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥
سرب نِدھان منّگل رس رُوپا ہرِ کا نامُ ادھارو --	----	ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥

نانک پت راکھی پرمیسرِ اُدھریا سبھُ سنّسارو --2--20--48--	----	ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥
سورٹھِ مہلا 5 -- | محلا	----	ਸੋਰਠਿ ਮਹਲਾ ੫ ॥
میرا ستِگرُ رکھوالا ہویا --	----	ਮੇਰਾ ਸਤਿਗੁਰੁ ਰਖਵਾਲਾ ਹੋਆ ॥
دھارِ کرِپا پرّبھ ہاتھ دے راکھیا ہرِ گووِدُ نوا نِرویا --1-- رہاءُ --	----	ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥
تاپُ گِئیا پرّبھِ آپِ مِٹائیا جن کی لاج رکھائی --	----	ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥
سادھسنّگتِ تے سبھ پھل پائے ستِگر کے بلِ جائنْی --1--	----	ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥
ہلتُ پلتُ پرّبھ دووے سوارے ہمرا گنُ اوگنُ ن بیچارِیا --	----	ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
اٹل بچنُ نانک گر تیرا سپھل کرُ مستکِ دھارِیا --2--21--49--	----	ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
سورٹھِ مہلا 5 -- | محلا	Page# [621]	ਸੋਰਠਿ ਮਹਲਾ ੫ ॥
جیء جنّتر سبھِ تِس کے کیئے سوئی سنّت سہائی --	----	ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥

اپنے سیوک کی آپے راکھےَ پورن بھئی بڈائی --1--	----	ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
پاربرہمُ پورا میرےَ نالِ --	----	ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
گُرِ پورےَ پوری سبھ راکھی ہوۓ سرب دئِیال --1-- رہاءُ --	----	ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
اندِنُ نانکُ نامُ دھِیاۓ جیء پّران کا داتا --	----	ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
اپنے داس کءُ کنّٹھِ لاءِ راکھےَ جِءُ بارِک پِت ماتا --2--22--50--	----	ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
سورٹھِ مہلا[1] 5 گھرُ 3 چئُپدے | محلا[1]	----	ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
مِلِ پنّچہُ نہی سہسا چُکائِیا --	----	ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
سِکدارہُ نہ پتیِیائِیا --	----	ਸਿਕਦਾਰਹੁ ਨਹ ਪਤੀਆਇਆ ॥
اُمراوہُ آگےَ جھیرا --	----	ਉਮਰਾਵਹੁ ਆਗੈ ਝੇਰਾ ॥
مِلِ راجن رام نِبیرا --1--	----	ਮਿਲਿ ਰਾਜਨ ਰਾਮ ਨਿਬੇਰਾ ॥੧॥
اب ڈھوڈھن کتہُ ن جائی --	----	ਅਬ ਢੂਢਨ ਕਤਹੁ ਨ ਜਾਈ ॥
گوبِد بھیٹے گُر گوسائی -- رہاءُ --	----	ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
آئِیا پّربھ دربارا --	----	ਆਇਆ ਪ੍ਰਭ ਦਰਬਾਰਾ ॥
تا سگلی مِٹی پُوکارا --	----	ਤਾ ਸਗਲੀ ਮਿਟੀ ਪੂਕਾਰਾ ॥

لبدھِ آپڻی پائی ـــ	----	ਲਬਧਿ ਆਪਣੀ ਪਾਈ ॥
تا کت آوےَ کت جائی ـــ2ـــ	----	ਤਾ ਕਤ ਆਵੈ ਕਤ ਜਾਈ ॥੨॥
تہ ساچ نِیاءِ نِبیرا ـــ	----	ਤਹ ਸਾਚ ਨਿਆਇ ਨਿਬੇਰਾ ॥
اُوہا سم ٹھاکرُ سم چیرا ـــ	----	ਊਹਾ ਸਮ ਠਾਕੁਰੁ ਸਮ ਚੇਰਾ ॥
انّترجامی جانےَ ـــ	----	ਅੰਤਰਜਾਮੀ ਜਾਨੈ ॥
بِنُ بولت آپِ پچھانےَ ـــ3ـــ	----	ਬਿਨੁ ਬੋਲਤ ਆਪਿ ਪਛਾਨੈ ॥੩॥
سرب تھان کو راجا ـــ	----	ਸਰਬ ਥਾਨ ਕੋ ਰਾਜਾ ॥
تہ انہد سبد اگاجا ـــ	----	ਤਹ ਅਨਹਦ ਸਬਦ ਅਗਾਜਾ ॥
تِسُ پہِ کِیا چتُرائی ـــ	----	ਤਿਸੁ ਪਹਿ ਕਿਆ ਚਤੁਰਾਈ ॥
مِلُ نانک آپُ گوائی ـــ4ـــ1ـــ51ـــ	----	ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
سورٹھِ مہلا[1] 5 ـــ | محلا[1]ـ	----	ਸੋਰਠਿ ਮਹਲਾ ੫ ॥
ہِردےَ نامُ وسائِہُ ـــ	----	ਹਿਰਦੈ ਨਾਮੁ ਵਸਾਇਹੁ ॥
گھرِ بَیٹھے گُرو دھِیائِہُ ـــ	----	ਘਰਿ ਬੈਠੇ ਗੁਰੂ ਧਿਆਇਹੁ ॥
گُرِ پُورےَ سچُ کہِیا ـــ	----	ਗੁਰਿ ਪੂਰੈ ਸਚੁ ਕਹਿਆ ॥
سو سُکھُ ساچا لہِیا ـــ1ـــ	----	ਸੋ ਸੁਖੁ ਸਾਚਾ ਲਹਿਆ ॥੧॥
اپُنا ہوئِئو گُرُ مِہروانا ـــ	----	ਅਪੁਨਾ ਹੋਇਓ ਗੁਰੁ ਮਿਹਰਵਾਨਾ ॥
اند سُوکھ کلِیانڑ منّگل سِءُ گھرِ آۓ کرِ اِسنانا ـــ رہاءُ ـــ	----	ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
ساچی گُر وڈِیائی ـــ	----	ਸਾਚੀ ਗੁਰ ਵਡਿਆਈ ॥

تا کی کِیمتِ[1] کہنُ ن جائی ۔۔ | [1]قیمتِ۔	----	ਤਾ ਕੀ ਕੀਮਤਿ ਕਹਣੁ ਨ ਜਾਈ ॥
سِرِ ساہا پاتِساہا[1] ۔۔ | [1]پاتِشاہا۔	----	ਸਿਰਿ ਸਾਹਾ ਪਾਤਿਸਾਹਾ ॥
گُر بھیٹت منِ اوماہا ۔۔2۔۔	----	ਗੁਰ ਭੇਟਤ ਮਨਿ ਓਮਾਹਾ ॥੨॥
سگل پراچھت لاتھے ۔۔	----	ਸਗਲ ਪਰਾਛਤ ਲਾਥੇ ॥
مِلِ سادھسنّگتِ کےَ ساتھے ۔۔	----	ਮਿਲਿ ਸਾਧਸੰਗਤਿ ਕੈ ਸਾਥੇ ॥
گُݨ نِدھان ہرِ ناما ۔۔	----	ਗੁਣ ਨਿਧਾਨ ਹਰਿ ਨਾਮਾ ॥
جپِ پُورن ہوۓ کاما ۔۔3۔۔	----	ਜਪਿ ਪੂਰਨ ਹੋਏ ਕਾਮਾ ॥੩॥
گُرِ کینو مُکتِ دُیارا ۔۔	----	ਗੁਰਿ ਕੀਨੋ ਮੁਕਤਿ ਦੁਆਰਾ ॥
سبھ سّرِسٹِ کرےَ جَیکارا ۔۔	----	ਸਭ ਸ੍ਰਿਸਟਿ ਕਰੈ ਜੈਕਾਰਾ ॥
نانک پّربھُ میرےَ ساتھے ۔۔	----	ਨਾਨਕ ਪ੍ਰਭੁ ਮੇਰੈ ਸਾਥੇ ॥
جنم مرݨ بھےَ لاتھے ۔۔4۔۔2۔۔52۔۔	----	ਜਨਮ ਮਰਣ ਭੈ ਲਾਥੇ ॥੪॥੨॥੫੨॥
سورٹھِ مہلا[1] 5 ۔۔ | [1]محلا۔	----	ਸੋਰਠਿ ਮਹਲਾ ੫ ॥
گُرِ پُورےَ کِرپا دھاری ۔۔	----	ਗੁਰਿ ਪੂਰੈ ਕਿਰਪਾ ਧਾਰੀ ॥
پّربھِ پُوری لوچ ہماری ۔۔	----	ਪ੍ਰਭਿ ਪੂਰੀ ਲੋਚ ਹਮਾਰੀ ॥
کرِ اِسنانُ گّرِہِ آۓ ۔۔	----	ਕਰਿ ਇਸਨਾਨੁ ਗ੍ਰਿਹਿ ਆਏ ॥
اند منّگل سُکھ پاۓ ۔۔1۔۔	----	ਅਨਦ ਮੰਗਲ ਸੁਖ ਪਾਏ ॥੧॥
سنّتہُ رام نامِ نِسترِئےَ ۔۔	----	ਸੰਤਹੁ ਰਾਮ ਨਾਮਿ ਨਿਸਤਰੀਐ ॥
اُوٹھت بَیٹھت ہرِ ہرِ دھِیائیَۓ اندِنُ سُکّرِتُ کرِئےَ ۔۔1۔۔ رہاءُ ۔۔	----	ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥

سنّت کا مارگُ دھرم کی پئُڑی کو وڈبھاگی پاۓ ۔۔	----	ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥
کوٹِ جنم کے کِلبِکھ ناسے ہرِ چرݨی چِتُ لاۓ ۔۔2۔۔	Page# [622]	ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥
اُستتِ کرہُ سدا پ٘ربھ اپنے جِنِ پوُری کل راکھی ۔۔	----	ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥
جیء جنّت سبھِ بھۓ پوِت٘را ستِگُر کی سچُ ساکھی ۔۔3۔۔	----	ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥
بِگھن بِناسن سبھِ دُکھ ناسن ستِگُرِ نامُ د٘رِڑائِیا ۔۔	----	ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥
کھوۓ پاپ بھۓ سبھِ پاون جن نانک سُکھِ گھرِ آئِیا ۔۔4۔۔3۔۔53۔۔	----	ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥
سورٹھِ مہلا[1] 5 ۔۔ | [1]محلا۔	----	ਸੋਰਠਿ ਮਹਲਾ ੫ ॥
ساہِبُ[1] گُنی گہیرا ۔۔ | [1]صاحِبُ۔	----	ਸਾਹਿਬੁ ਗੁਨੀ ਗਹੇਰਾ ॥
گھرُ لسکرُ[1] سبھُ تیرا ۔۔ | [1]لشکرُ۔	----	ਘਰੁ ਲਸਕਰੁ ਸਭੁ ਤੇਰਾ ॥
رکھوالے گُر گوپالا ۔۔	----	ਰਖਵਾਲੇ ਗੁਰ ਗੋਪਾਲਾ ॥
سبھِ جیء بھۓ دئِیالا ۔۔1۔۔	----	ਸਭਿ ਜੀਅ ਭਏ ਦਇਆਲਾ ॥੧॥
جپِ اندِ رہءُ گُر چرݨا ۔۔	----	ਜਪਿ ਅਨਦਿ ਰਹਉ ਗੁਰ ਚਰਣਾ ॥

بھءُ کتہِ نہی پّربھ سرنٹا -- رہاءُ --	----	ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
تیرِیا داسا رِدے مُراری --	----	ਤੇਰਿਆ ਦਾਸਾ ਰਿਦੈ ਮੁਰਾਰੀ ॥
پّربھِ ابِچل نِیو اُساری --	----	ਪ੍ਰਭਿ ਅਬਿਚਲ ਨੀਵ ਉਸਾਰੀ ॥
بلُ دھنُ تکِیا تیرا --	----	ਬਲੁ ਧਨੁ ਤਕੀਆ ਤੇਰਾ ॥
تُو بھارو ٹھاکُرُ میرا --2--	----	ਤੂ ਭਾਰੋ ਠਾਕੁਰੁ ਮੇਰਾ ॥੨॥
جِن جِن سادھسنّگُ پائِیا --	----	ਜਿਨਿ ਜਿਨਿ ਸਾਧਸੰਗੁ ਪਾਇਆ ॥
سو پّربھِ آپِ ترائِیا --	----	ਸੋ ਪ੍ਰਭਿ ਆਪਿ ਤਰਾਇਆ ॥
کرِ کِرپا نام رسُ دِییا --	----	ਕਰਿ ਕਿਰਪਾ ਨਾਮ ਰਸੁ ਦੀਆ ॥
کُسل کھیم سبھ تھِیا --3--	----	ਕੁਸਲ ਖੇਮ ਸਭ ਥੀਆ ॥੩॥
ہوۓ پّربھُو سہائی --	----	ਹੋਏ ਪ੍ਰਭੂ ਸਹਾਈ ॥
سبھ اُٹھِ لاگی پائی --	----	ਸਭ ਉਠਿ ਲਾਗੀ ਪਾਈ ॥
ساسِ ساسِ پّربھُ دھِیائیۓَ --	----	ਸਾਸਿ ਸਾਸਿ ਪ੍ਰਭੁ ਧਿਆਈਐ ॥
ہرِ منّگلُ نانک گائیۓَ --4--4--54--	----	ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
سُوکھ سہج آننّدا --	----	ਸੂਖ ਸਹਜ ਆਨੰਦਾ ॥
پّربھُ مِلِئو منِ بھاونّدا --	----	ਪ੍ਰਭੁ ਮਿਲਿਓ ਮਨਿ ਭਾਵੰਦਾ ॥
پُورے گُرِ کِرپا دھاری --	----	ਪੂਰੈ ਗੁਰਿ ਕਿਰਪਾ ਧਾਰੀ ॥
تا گتِ بھئی ہماری --1--	----	ਤਾ ਗਤਿ ਭਈ ਹਮਾਰੀ ॥੧॥
ہرِ کی پّریم بھگتِ منُ لِینا --	----	ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥

نِت باجے انہت بِینا -- رہاءُ --	----	ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥
ہرِ چرنڑ کی اوٹ ستانڑی --	----	ਹਰਿ ਚਰਣ ਕੀ ਓਟ ਸਤਾਣੀ ॥
سبھ چُوکی کانڑِ لوکانڑی --	----	ਸਭ ਚੁਕੀ ਕਾਣਿ ਲੋਕਾਣੀ ॥
جگجیِونُ داتا پائِیا --	----	ਜਗਜੀਵਨੁ ਦਾਤਾ ਪਾਇਆ ॥
ہرِ رسکِ رسکِ گُنڑ گائِیا --2--	----	ਹਰਿ ਰਸਕਿ ਰਸਕਿ ਗੁਣ ਗਾਇਆ ॥੨॥
پّربھ کاٹِیا جم کا پھاسا --	----	ਪ੍ਰਭ ਕਾਟਿਆ ਜਮ ਕਾ ਫਾਸਾ ॥
من پُورن ہوئی آسا --	----	ਮਨ ਪੂਰਨ ਹੋਈ ਆਸਾ ॥
جہ پیکھا تہ سوئی --	----	ਜਹ ਪੇਖਾ ਤਹ ਸੋਈ ॥
ہرِ پّربھ بِنُ اورُ ن کوئی --3--	----	ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
کرِ کِرپا پّربھِ راکھے --	----	ਕਰਿ ਕਿਰਪਾ ਪ੍ਰਭਿ ਰਾਖੇ ॥
سبھِ جنم جنم دُکھ لاتھے --	----	ਸਭਿ ਜਨਮ ਜਨਮ ਦੁਖ ਲਾਥੇ ॥
نِربھءُ نامُ دھِیائِیا --	----	ਨਿਰਭਉ ਨਾਮੁ ਧਿਆਇਆ ॥
اٹل سُکھُ نانک پائِیا --4--5--55--	----	ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
ٹھاڈھِ پائی کرتارے --	----	ਠਾਢਿ ਪਾਈ ਕਰਤਾਰੇ ॥
تاپُ چھوڈِ گئِیا پروارے --	----	ਤਾਪੁ ਛੋਡਿ ਗਇਆ ਪਰਵਾਰੇ ॥
گُرِ پُورےَ ہےَ راکھی --	----	ਗੁਰਿ ਪੂਰੈ ਹੈ ਰਾਖੀ ॥
سرنڑِ سچے کی تاکی --1--	----	ਸਰਣਿ ਸਚੇ ਕੀ ਤਾਕੀ ॥੧॥
پرمیسرُ آپِ ہویا رکھوالا --	----	ਪਰਮੇਸਰੁ ਆਪਿ ਹੋਆ ਰਖਵਾਲਾ ॥

سانْتِ سہج سُکھ کھِن مہِ اُپجے مَنُ ہویا سدا سُکھالا -- رہاءُ --	----	ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
ہرِ ہرِ نامُ دِیئو دارُو --	----	ਹਰਿ ਹਰਿ ਨਾਮੁ ਦੀਓ ਦਾਰੂ ॥
تِنِ سگلا روگُ بِدارُو --	----	ਤਿਨਿ ਸਗਲਾ ਰੋਗੁ ਬਿਦਾਰੂ ॥
اپنْی کِرپا دھاری --	----	ਅਪਣੀ ਕਿਰਪਾ ਧਾਰੀ ॥
تِنِ سگلی بات سواری --2--	----	ਤਿਨਿ ਸਗਲੀ ਬਾਤ ਸਵਾਰੀ ॥੨॥
پّربھِ اپنا بِردُ سمارِیا --	----	ਪ੍ਰਭਿ ਅਪਨਾ ਬਿਰਦੁ ਸਮਾਰਿਆ ॥
ہمرا گُنْ اوگُنْ ن بیچارِیا --	----	ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
گُر کا سبدُ بھئِیو ساکھی --	----	ਗੁਰ ਕਾ ਸਬਦੁ ਭਇਓ ਸਾਖੀ ॥
تِنِ سگلی لاج راکھی --3--	----	ਤਿਨਿ ਸਗਲੀ ਲਾਜ ਰਾਖੀ ॥੩॥
بولائِیا بولی تیرا --	Page# [623]	ਬੋਲਾਇਆ ਬੋਲੀ ਤੇਰਾ ॥
[1]صاحِب- | تُو ساہِبُ[1] گُنْی گہیرا --	----	ਤੂ ਸਾਹਿਬੁ ਗੁਣੀ ਗਹੇਰਾ ॥
جپِ نانک نامُ سچُ ساکھی --	----	ਜਪਿ ਨਾਨਕ ਨਾਮੁ ਸਚੁ ਸਾਖੀ ॥
اپُنے داس کی پَیج راکھی --56--6--4--	----	ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
[1]محلا- | سورٹھِ مہلا[1] 5 --	----	ਸੋਰਠਿ ਮਹਲਾ ੫ ॥
وِچِ کرتا پُرکھُ کھلویا --	----	ਵਿਚਿ ਕਰਤਾ ਪੁਰਖੁ ਖਲੋਆ ॥
والُ ن وِنگا ہویا --	----	ਵਾਲੁ ਨ ਵਿੰਗਾ ਹੋਆ ॥
مجنُ گُر آدا راسے --	----	ਮਜਨੁ ਗੁਰ ਆਦਾ ਰਾਸੇ ॥

جپ ہرِ ہرِ کِلوِکھ ناسے ۔۔1۔۔	----	ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
سنّتہُ رامداس سروورُ نیکا ۔۔	----	ਸੰਤਹੁ ਰਾਮਦਾਸ ਸਰੋਵਰੁ ਨੀਕਾ ॥
جو ناوے سو کُلُ تراوے اُدھارُ ہویا ہے جی کا ۔۔1۔۔ رہاءُ ۔۔	----	ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
جے جے کارُ جگُ گاوے ۔۔	----	ਜੈ ਜੈ ਕਾਰੁ ਜਗੁ ਗਾਵੈ ॥
من چِنّدِئڑے پھل پاوے ۔۔	----	ਮਨ ਚਿੰਦਿਅੜੇ ਫਲ ਪਾਵੈ ॥
سہی[1] سلامتِ ناءِ آئے ۔۔ | [1]صہی۔	----	ਸਹੀ ਸਲਾਮਤਿ ਨਾਇ ਆਏ ॥
اپنّا پّربھُو دھِیائے ۔۔2۔۔	----	ਅਪਣਾ ਪ੍ਰਭੂ ਧਿਆਏ ॥੨॥
سنّت سروور ناوے ۔۔	----	ਸੰਤ ਸਰੋਵਰ ਨਾਵੈ ॥
سو جنُ پرم گتِ پاوے ۔۔	----	ਸੋ ਜਨੁ ਪਰਮ ਗਤਿ ਪਾਵੈ ॥
مرے ن آوے جائی ۔۔	----	ਮਰੈ ਨ ਆਵੈ ਜਾਈ ॥
ہرِ ہرِ نامُ دھِیائی ۔۔3۔۔	----	ਹਰਿ ਹਰਿ ਨਾਮੁ ਧਿਆਈ ॥੩॥
اِہُ بّرہم بِچارُ سُ جانے ۔۔	----	ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
جِسُ دئِیالُ ہوءِ بھگوانے ۔۔	----	ਜਿਸੁ ਦਇਆਲੁ ਹੋਇ ਭਗਵਾਨੈ ॥
بابا نانک پّربھ سرنّائی ۔۔	----	ਬਾਬਾ ਨਾਨਕ ਪ੍ਰਭ ਸਰਣਾਈ ॥
سبھ چِنّتا گنّت مِٹائی ۔۔4۔۔7۔۔57۔۔	----	ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
سورٹھِ مہلا[1] 5 ۔۔ | [1]محلا۔	----	ਸੋਰਠਿ ਮਹਲਾ ੫ ॥
پاربّرہمِ نِباہی پُوری ۔۔	----	ਪਾਰਬ੍ਰਹਮਿ ਨਿਬਾਹੀ ਪੂਰੀ ॥
کائی بات ن رہِیا اُوری ۔۔	----	ਕਾਈ ਬਾਤ ਨ ਰਹੀਆ ਊਰੀ ॥

گُرِ چرن لاءِ نِستارے --	----	ਗੁਰਿ ਚਰਨ ਲਾਇ ਨਿਸਤਾਰੇ ॥
ہرِ ہرِ نامُ سمّھارے --1--	----	ਹਰਿ ਹਰਿ ਨਾਮੁ ਸਮ੍ਾਰੇ ॥੧॥
اپنے داس کا سدا رکھوالا --	----	ਅਪਨੇ ਦਾਸ ਕਾ ਸਦਾ ਰਖਵਾਲਾ ॥
کرِ کِرپا اپُنے کرِ راکھے مات پِتا جِءُ پالا --1-- رہاءُ --	----	ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
وڈبھاگی ستِگُرُ پائِیا --	----	ਵਡਭਾਗੀ ਸਤਿਗੁਰੁ ਪਾਇਆ ॥
جِن جم کا پنّتھُ مِٹائِیا --	----	ਜਿਨਿ ਜਮ ਕਾ ਪੰਥੁ ਮਿਟਾਇਆ ॥
ہرِ بھگتِ بھاءِ چِتُ لاگا --	----	ਹਰਿ ਭਗਤਿ ਭਾਇ ਚਿਤੁ ਲਾਗਾ ॥
جپ جِیوہِ سے وڈبھاگا --2--	----	ਜਪਿ ਜੀਵਹਿ ਸੇ ਵਡਭਾਗਾ ॥੨॥
ہرِ انمّرِت بانْی گاوے --	----	ਹਰਿ ਅੰਮ੍ਰਿਤ ਬਾਣੀ ਗਾਵੈ ॥
سادھا کی دھُوری ناوے --	----	ਸਾਧਾ ਕੀ ਧੂਰੀ ਨਾਵੈ ॥
اپُنا نامُ آپے دِییا --	----	ਅਪੁਨਾ ਨਾਮੁ ਆਪੇ ਦੀਆ ॥
پّربھ کرنْہار رکھِ لِییا --3--	----	ਪ੍ਰਭ ਕਰਣਹਾਰ ਰਖਿ ਲੀਆ ॥੩॥
ہرِ درسن پّران ادھارا --	----	ਹਰਿ ਦਰਸਨ ਪ੍ਰਾਨ ਅਧਾਰਾ ॥
اِہُ پُورن بِمل بِیچارا --	----	ਇਹੁ ਪੂਰਨ ਬਿਮਲ ਬੀਚਾਰਾ ॥
کرِ کِرپا انتّرجامی --	----	ਕਰਿ ਕਿਰਪਾ ਅੰਤਰਜਾਮੀ ॥
داس نانک سرنْ سُیامی --58--8--4--	----	ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥

گُرِ پُورے چرنی لائیا --	----	ਗੁਰਿ ਪੂਰੈ ਚਰਨੀ ਲਾਇਆ ॥
ہرِ سنّگِ سہائی پائِیا --	----	ਹਰਿ ਸੰਗਿ ਸਹਾਈ ਪਾਇਆ ॥
جہ جائیۓ تہا سُہیلے --	----	ਜਹ ਜਾਈਐ ਤਹਾ ਸੁਹੇਲੇ ॥
کرِ کرِپا پّربھِ میلے --1--	----	ਕਰਿ ਕਿਰਪਾ ਪ੍ਰਭਿ ਮੇਲੇ ॥੧॥
ہرِ گُنڑ گاوہُ سدا سُبھائی --	----	ਹਰਿ ਗੁਣ ਗਾਵਹੁ ਸਦਾ ਸੁਭਾਈ ॥
من چِنّدے سگلے پھل پاوہُ جیء کے سنّگِ سہائی --1-- رہاءُ --	----	ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
نارائِنڑ پّرانڑ ادھارا --	----	ਨਾਰਾਇਣ ਪ੍ਰਾਣ ਅਧਾਰਾ ॥
ہم سنّت جناں رینارا --	----	ਹਮ ਸੰਤ ਜਨਾਂ ਰੇਨਾਰਾ ॥
پتِت پُنِیت کرِ لینے --	----	ਪਤਿਤ ਪੁਨੀਤ ਕਰਿ ਲੀਨੇ ॥
کرِ کرِپا ہرِ جسُ دِینے --2--	----	ਕਰਿ ਕਿਰਪਾ ਹਰਿ ਜਸੁ ਦੀਨੇ ॥੨॥
پاربّرہمُ کرے پّرتِپالا --	----	ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
سد جیء سنّگِ رکھوالا --	----	ਸਦ ਜੀਅ ਸੰਗਿ ਰਖਵਾਲਾ ॥
ہرِ دِنُ رَینِ کیِرتنُ گائیۓ --	----	ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
بہُڑِ ن جونی پائیۓ --3--	----	ਬਹੁੜਿ ਨ ਜੋਨੀ ਪਾਈਐ ॥੩॥
جِسُ دیوے پُرکھُ بِدھاتا --	----	ਜਿਸੁ ਦੇਵੈ ਪੁਰਖੁ ਬਿਧਾਤਾ ॥
ہرِ رسُ تِن ہی جاتا --	----	ਹਰਿ ਰਸੁ ਤਿਨ ਹੀ ਜਾਤਾ ॥
جمکنّکرُ نیڑِ ن آئیا --	----	ਜਮਕੰਕਰੁ ਨੇੜਿ ਨ ਆਇਆ ॥
سُکھ نانک سرنْی پائِیا --4--9--59--	----	ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥

سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
گُرِ پُورے کِیتی پُوری --	Page# [624]	ਗੁਰਿ ਪੂਰੈ ਕੀਤੀ ਪੂਰੀ ॥
پ॑ربھُ روِ رہِیا بھرپُوری --	----	ਪ੍ਰਭੁ ਰਵਿ ਰਹਿਆ ਭਰਪੂਰੀ ॥
کھیم کُسل بھئِیا اِسنانا --	----	ਖੇਮ ਕੁਸਲ ਭਇਆ ਇਸਨਾਨਾ ॥
پاربّرہم وِٹہُ کُربانا[1] --1-- | [1]قُربانا-	----	ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
گُر کے چرن کول رِد دھارے --	----	ਗੁਰ ਕੇ ਚਰਨ ਕਵਲ ਰਿਦ ਧਾਰੇ ॥
بِگھنُ ن لاگےَ تِل کا کوئی کارج سگل سوارے --1-- رہاؤ --	----	ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
مِلِ سادھُو دُرمتِ کھوئے --	----	ਮਿਲਿ ਸਾਧੂ ਦੁਰਮਤਿ ਖੋਏ ॥
پتِت پُنِیت سبھ ہوئے --	----	ਪਤਿਤ ਪੁਨੀਤ ਸਭ ਹੋਏ ॥
رامداسِ سروور ناتے --	----	ਰਾਮਦਾਸਿ ਸਰੋਵਰ ਨਾਤੇ ॥
سبھ لاتھے پاپ کماتے --2--	----	ਸਭ ਲਾਥੇ ਪਾਪ ਕਮਾਤੇ ॥੨॥
گُن گوبِنّد نِت گائیِئےَ --	----	ਗੁਨ ਗੋਬਿੰਦ ਨਿਤ ਗਾਈਐ ॥
سادھسنّگِ مِلِ دھِیائیِئےَ --	----	ਸਾਧਸੰਗਿ ਮਿਲਿ ਧਿਆਈਐ ॥
من بانْچھت پھل پائے --	----	ਮਨ ਬਾਂਛਤ ਫਲ ਪਾਏ ॥
گُرُ پُورا رِدے دھِیائے --3--	----	ਗੁਰੁ ਪੂਰਾ ਰਿਦੈ ਧਿਆਏ ॥੩॥
گُر گوپال آننّدا --	----	ਗੁਰ ਗੋਪਾਲ ਆਨੰਦਾ ॥
جپِ جپِ جیِوےَ پرماننّدا --	----	ਜਪਿ ਜਪਿ ਜੀਵੈ ਪਰਮਾਨੰਦਾ ॥
جن نانک نامُ دھِیائِیا --	----	ਜਨ ਨਾਨਕ ਨਾਮੁ ਧਿਆਇਆ ॥

پّربھ اپنا بِردُ رکھائیا --4--10--60--	----	ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
راگُ سورٹھِ مہلا[1] 5 -- | محلا[1]	----	ਰਾਗੁ ਸੋਰਠਿ ਮਹਲਾ ੫ ॥
دہ دِس چھتّر میگھ گھٹا گھٹ دامنِ چمکِ ڈرائیو --	----	ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
سیج اِکیلی نِید نہُ نَینہ پِرُ پردیس سِدھائیو --1--	----	ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
ہُنِ نہی سنّدیسرو مائیو --	----	ਹੁਣਿ ਨਹੀ ਸੰਦੇਸਰੋ ਮਾਇਓ ॥
ایک کوسرو سِدھِ کرت لالُ تب چتُر پاترو آئیو -- رہاءُ --	----	ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
کِءُ بِسرے اِہُ لالُ پیارو سرب گُنا سُکھدائیو --	----	ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
منّدرِ چرِ کے پنّتھُ نِہارءُ نَین نِیرِ بھرِ آئیو --2--	----	ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
ہءُ ہءُ بھیِتِ بھئِئو ہے بیِچو سُنت دیسِ نِکٹائِئو --	----	ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
بھانْبھیری کے پات پردو بِنُ پیکھے دُورائِئو --3--	----	ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
بھئِئو کِرپالُ سرب کو ٹھاکُرُ سگرو دُوکھُ مِٹائِئو --	----	ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥

کہُ نانکُ ہئُمےَ بھیتِ گُرِ کھوئی تءُ دئِیارُ بیِٹھلو پائِئو ـــ4ـــ	----	ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
سبھُ رہِئو انّدیسرو مائِئو ـــ	----	ਸਭੁ ਰਹਿਓ ਅੰਦੇਸਰੋ ਮਾਇਓ ॥
جو چاہت سو گُرُو مِلائِئو ـــ	----	ਜੋ ਚਾਹਤ ਸੋ ਗੁਰੂ ਮਿਲਾਇਓ ॥
سرب گُنا نِدھِ رائِئو ـــ رہاءُ دُوجا ـــ11ـــ61ـــ	----	ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
سورٹھِ مہلا[1] 5 ـــ | [1]محلاـ	----	ਸੋਰਠਿ ਮਹਲਾ ੫ ॥
گئی بہوڑُ بنّدی چھوڑُ نِرنّکارُ دُکھداری ـــ	----	ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
کرمُ ن جاݨا دھرمُ ن جاݨا لوبھی مائِیادھاری ـــ	----	ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
نامُ پرِئو بھگتُ گوِنّد کا اِہ راکھہُ پیَج تُماری ـــ1ـــ	----	ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ہرِ جیءُ نِماݨِیا توُ ماݨُ ـــ	----	ਹਰਿ ਜੀਉ ਨਿਮਾਣਿਆ ਤੂ ਮਾਣੁ ॥
نِچیِجِیا چیِج کرے میرا گوِنّدُ تیری کُدرتِ[1] کءُ کُرباݨُ[2] ـــ رہاءُ ـــ | [1]قُدرتِـ [2]قُرباݨُـ	----	ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
جَیسا بالکُ بھاءِ سُبھائی لکھ اپرادھ کماوے ـــ	----	ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥

کرِ اُپدیسُ جھِڑکے بہُ بھاتی بہُڑِ پتا گلِ لاوےَ --	----	ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
پِچھلے اَئُگنڑ بکھسِ[1] لئِ پّربھُ آگےَ مارگِ پاوےَ --2-- | [1]بخشِ-	----	ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
ہرِ انّترجامی سبھ بِدھِ جانڑےَ تا کِسُ پہِ آکھِ سُنڑائیِۓَ --	----	ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
کہنڑےَ کتھنِ ن بھیجےَ گوبِنّدُ ہرِ بھاوےَ پیَج رکھائیِۓَ --	----	ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
اور اوٹ مےَ سگلی دیکھی اِک تیری اوٹ رہائیِۓَ --3--	----	ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
ہوءِ دئِیالُ کِرپالُ پّربھُ ٹھاکُرُ آپے سُنڑےَ بیننّتی --	----	ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
پُورا ستگُرُ میلِ مِلاوےَ سبھ چُوکےَ من کی چِنّتی --	Page# [625]	ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
ہرِ ہرِ نامُ اوکھدُ مُکھِ پائِیا جن نانک سُکھِ وسنّتی --62--12--4--	----	ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥

سِمر سِمر پرّبھ بھئے انندا دُکھ کلیس سبھِ ناٹھے --	----	ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
گُن گاوت دھیاوت پرّبھُ اپنا کارج سگلے سانْٹھے --1--	----	ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
جگجیون نامُ تُمارا --	----	ਜਗਜੀਵਨ ਨਾਮੁ ਤੁਮਾਰਾ ॥
گُر پُورے دِیئو اُپدیسا جپ بھئُجلُ پارِ اُتارا -- رہاءُ --	----	ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
تُوہےَ منّتری سُنہِ پرّبھ تُوہےَ سبھُ کِچھ کرنَیہارا --	----	ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
تُو آپے داتا آپے بھُگتا کِیا اِہُ جنّتُ وِچارا --2--	----	ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
کِیا گُنٹ تیرے آکھِ وکھانٹی کِیمتِ[1] کہنٹُ ن جائی -- | [1]قیمتِ	----	ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
پیکھِ پیکھِ جیوےَ پرّبھُ اپنا اچرجُ تُمہِ وڈائی --3--	----	ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
دھارِ انُگرہُ آپِ پرّبھ سّوامی پتِ متِ کِینی پُوری --	----	ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
سدا سدا نانک بلِہاری باچھءُ سنّتا دھوری --4--13--63--	----	ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥

سورٹھِ م: 5 --	----	ਸੋਰਠਿ ਮਃ ੫ ॥
گُرُ پُورا نمسکارے --	----	ਗੁਰੁ ਪੂਰਾ ਨਮਸਕਾਰੇ ॥
پّربھِ سبھے کاج سوارے --	----	ਪ੍ਰਭਿ ਸਭੇ ਕਾਜ ਸਵਾਰੇ ॥
ہرِ اپنی کِرپا دھاری --	----	ਹਰਿ ਅਪਣੀ ਕਿਰਪਾ ਧਾਰੀ ॥
پّربھ پُورن پَیج سواری --1--	----	ਪ੍ਰਭ ਪੂਰਨ ਪੈਜ ਸਵਾਰੀ ॥੧॥
اپنے داس کو بھئِو سہائی --	----	ਅਪਨੇ ਦਾਸ ਕੋ ਭਇਓ ਸਹਾਈ ॥
سگل منورتھ کینے کرتےَ اُونی بات ن کائی -- رہاۓ --	----	ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥
کرتےَ پُرکھِ تالُ دوائِیا --	----	ਕਰਤੈ ਪੁਰਖਿ ਤਾਲੁ ਦਿਵਾਇਆ ॥
پچھےَ لگِ چلی مائِیا --	----	ਪਿਛੈ ਲਗਿ ਚਲੀ ਮਾਇਆ ॥
توٹِ ن کتھُو آوےَ --	----	ਤੋਟਿ ਨ ਕਤਹੂ ਆਵੈ ॥
میرے پُورے ستگُر بھاوےَ --3--	----	ਮੇਰੇ ਪੂਰੇ ਸਤਗੁਰ ਭਾਵੈ ॥੩॥
سِمرِ سِمرِ دئِیالا --	----	ਸਿਮਰਿ ਸਿਮਰਿ ਦਇਆਲਾ ॥
سبھِ جیء بھۓ کِرپالا --	----	ਸਭਿ ਜੀਅ ਭਏ ਕਿਰਪਾਲਾ ॥
جےَ جےَ کارُ گُسائی --	----	ਜੈ ਜੈ ਕਾਰੁ ਗੁਸਾਈ ॥
جِنِ پُوری بنّت بنائی --3--	----	ਜਿਨਿ ਪੂਰੀ ਬਣਤ ਬਣਾਈ ॥੩॥
تُو بھارو سُیامی مورا --	----	ਤੂ ਭਾਰੋ ਸੁਆਮੀ ਮੋਰਾ ॥
اِہُ پُنّن پدارتھُ تیرا --	----	ਇਹੁ ਪੁੰਨੁ ਪਦਾਰਥੁ ਤੇਰਾ ॥
جن نانک ایکُ دھیائِیا --	----	ਜਨ ਨਾਨਕ ਏਕੁ ਧਿਆਇਆ ॥

سرب پھلا پُنّنُ پاِئیا ــ4ــ14ــ64ــ	----	ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
سورٹھِ مہلا[1] 5 گھرُ 3 دُپدے | [1]محلا۔	----	ਸੋਰਠਿ ਮਹਲਾ ੫ ਘਰੁ ੩ ਦੁਪਦੇ
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
رامداس سروورِ ناتے ــ	----	ਰਾਮਦਾਸ ਸਰੋਵਰਿ ਨਾਤੇ ॥
سبھِ اُترے پاپ کماتے ــ	----	ਸਭਿ ਉਤਰੇ ਪਾਪ ਕਮਾਤੇ ॥
نِرمل ہوۓ کرِ اِسنانا ــ	----	ਨਿਰਮਲ ਹੋਏ ਕਰਿ ਇਸਨਾਨਾ ॥
گُرِ پُورےَ کینے دانا ــ1ــ	----	ਗੁਰਿ ਪੂਰੈ ਕੀਨੇ ਦਾਨਾ ॥੧॥
سبھِ کُسل کھیم پّربھِ دھارے ــ	----	ਸਭਿ ਕੁਸਲ ਖੇਮ ਪ੍ਰਭਿ ਧਾਰੇ ॥
سہی[1] سلامتِ سبھِ تھوک اُبارے گُر کا سبدُ وِیچارے ــ رہاءُ ــ | [1]صحی۔	----	ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
سادھسنّگِ مل لاتھی ــ	----	ਸਾਧਸੰਗਿ ਮਲੁ ਲਾਥੀ ॥
پاربّرہمُ بھِئو ساتھی ــ	----	ਪਾਰਬ੍ਰਹਮੁ ਭਇਓ ਸਾਥੀ ॥
نانک نامُ دھِیاِئیا ــ	----	ਨਾਨਕ ਨਾਮੁ ਧਿਆਇਆ ॥
آدِ پُرکھ پّربھُ پاِئیا ــ2ــ1ــ65ــ	----	ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
سورٹھِ مہلا[1] 5 ــ | [1]محلا۔	----	ਸੋਰਠਿ ਮਹਲਾ ੫ ॥
جِتُ پاربّرہمُ چِتِ آِئیا ــ	----	ਜਿਤੁ ਪਾਰਬ੍ਰਹਮੁ ਚਿਤਿ ਆਇਆ ॥
سو گھرُ دبِ وساِئیا ــ	----	ਸੋ ਘਰੁ ਦਯਿ ਵਸਾਇਆ ॥
سُکھ ساگرُ گُرُ پاِئیا ــ	----	ਸੁਖ ਸਾਗਰੁ ਗੁਰੁ ਪਾਇਆ ॥
تا سہسا سگل مِٹاِئیا ــ1ــ	Page# [626]	ਤਾ ਸਹਸਾ ਸਗਲ ਮਿਟਾਇਆ ॥੧॥

ہرِ کے نام کی وڈِیائی --	----	ਹਰਿ ਕੇ ਨਾਮ ਕੀ ਵਡਿਆਈ ॥
آٹھ پہر گُنڑ گائی --	----	ਆਠ ਪਹਰ ਗੁਣ ਗਾਈ ॥
گُر پُورے تے پائی -- رہاءُ --	----	ਗੁਰ ਪੂਰੇ ਤੇ ਪਾਈ ॥ ਰਹਾਉ ॥
پّربھ کی اکتھ کہانْی --	----	ਪ੍ਰਭ ਕੀ ਅਕਥ ਕਹਾਣੀ ॥
جن بولہِ انّمرِت بانْی --	----	ਜਨ ਬੋਲਹਿ ਅੰਮ੍ਰਿਤ ਬਾਣੀ ॥
نانک داس وکھانْی --	----	ਨਾਨਕ ਦਾਸ ਵਖਾਣੀ ॥
گُر پُورے تے جانْی --2--2--66--	----	ਗੁਰ ਪੂਰੇ ਤੇ ਜਾਣੀ ॥੨॥੨॥੬੬॥
سورٹھِ مہلا[1] 5 -- | [1]محلا	----	ਸੋਰਠਿ ਮਹਲਾ ੫ ॥
آگےَ سُکھُ گُرِ دِییا --	----	ਆਗੈ ਸੁਖੁ ਗੁਰਿ ਦੀਆ ॥
پاچھےَ کُسل کھیم گُرِ کِییا --	----	ਪਾਛੈ ਕੁਸਲ ਖੇਮ ਗੁਰਿ ਕੀਆ ॥
سرب نِدھان سُکھ پائِیا --	----	ਸਰਬ ਨਿਧਾਨ ਸੁਖ ਪਾਇਆ ॥
گُرُ اپُنا رِدےَ دھیائِیا --1--	----	ਗੁਰੁ ਅਪੁਨਾ ਰਿਦੈ ਧਿਆਇਆ ॥੧॥
اپنے ستگُر کی وڈِیائی --	----	ਅਪਨੇ ਸਤਿਗੁਰ ਕੀ ਵਡਿਆਈ ॥
من اِچھے پھل پائی --	----	ਮਨ ਇਛੇ ਫਲ ਪਾਈ ॥
سنّتہُ دِنُ دِنُ چڑھےَ سوائی -- رہاءُ --	----	ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
جیء جنّت سبھِ بھئے دئِیالا پّربھِ اپنے کرِ دِنے --	----	ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
سہج سُبھاءِ ملے گوپالا نانک ساچِ پتینے --2--3--67--	----	ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥

سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
گُر کا سبدُ رکھوارے --	----	ਗੁਰ ਕਾ ਸਬਦੁ ਰਖਵਾਰੇ ॥
چئُکی چئُگِرد ہمارے --	----	ਚਉਕੀ ਚਉਗਿਰਦ ਹਮਾਰੇ ॥
رام نامِ منُ لاگا --	----	ਰਾਮ ਨਾਮਿ ਮਨੁ ਲਾਗਾ ॥
جمُ لجاءِ کرِ بھاگا --1--	----	ਜਮੁ ਲਜਾਇ ਕਰਿ ਭਾਗਾ ॥੧॥
پّربھ جی تُو میرو سُکھداتا --	----	ਪ੍ਰਭ ਜੀ ਤੂ ਮੇਰੋ ਸੁਖਦਾਤਾ ॥
بنّدھن کاٹِ کرے منُ نِرملُ پُورن پُرکھُ بِدھاتا -- رہاءُ --	----	ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
نانک پّربھُ اِبناسی --	----	ਨਾਨਕ ਪ੍ਰਭੁ ਅਬਿਨਾਸੀ ॥
تا کی سیو ن بِرتھی جاسی --	----	ਤਾ ਕੀ ਸੇਵ ਨ ਬਿਰਥੀ ਜਾਸੀ ॥
اند کرہِ تیرے داسا --	----	ਅਨਦ ਕਰਹਿ ਤੇਰੇ ਦਾਸਾ ॥
جپِ پُورن ہوئی آسا --2--4--68--	----	ਜਪਿ ਪੂਰਨ ਹੋਈ ਆਸਾ ॥੨॥੪॥੬੮॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
گُر اپُنے بلِہاری --	----	ਗੁਰ ਅਪੁਨੇ ਬਲਿਹਾਰੀ ॥
جِنِ پُورن پَیج سواری --	----	ਜਿਨਿ ਪੂਰਨ ਪੈਜ ਸਵਾਰੀ ॥
من چِنّدِیا پھلُ پائِیا --	----	ਮਨ ਚਿੰਦਿਆ ਫਲੁ ਪਾਇਆ ॥
پّربھُ اپُنا سدا دھِیائِیا --1--	----	ਪ੍ਰਭੁ ਅਪੁਨਾ ਸਦਾ ਧਿਆਇਆ ॥੧॥
سنّتہُ تِسُ بِنُ اورُ ن کوئی --	----	ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥
کرنْ کارنْ پّربھُ سوئی -- رہاءُ --	----	ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥

پّربھِ اپنےَ ور دِنے --	----	ਪ੍ਰਭਿ ਅਪਨੈ ਵਰ ਦੀਨੇ ॥
سگل جیء وسِ کینے --	----	ਸਗਲ ਜੀਅ ਵਸਿ ਕੀਨੇ ॥
جن نانک نامُ دھیائیا --	----	ਜਨ ਨਾਨਕ ਨਾਮੁ ਧਿਆਇਆ ॥
تا سگلے دُوکھ مِٹائیا --2--5--69--	----	ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
تاپُ گوائیا گُرِ پُورے --	----	ਤਾਪੁ ਗਵਾਇਆ ਗੁਰਿ ਪੂਰੇ ॥
واجے انہد تُورے --	----	ਵਾਜੇ ਅਨਹਦ ਤੂਰੇ ॥
سرب کلیانڑ پّربھِ کینے --	----	ਸਰਬ ਕਲਿਆਣ ਪ੍ਰਭਿ ਕੀਨੇ ॥
کرِ کرِپا آپ دِنے --1--	----	ਕਰਿ ਕਿਰਪਾ ਆਪਿ ਦੀਨੇ ॥੧॥
بیدن ستگُرِ آپ گوائی --	----	ਬੇਦਨ ਸਤਿਗੁਰਿ ਆਪਿ ਗਵਾਈ ॥
سِکھ سنّت سبھِ سرسے ہوۓ ہرِ ہرِ نامِ دھِیائی -- رہاءُ --	----	ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥ ਰਹਾਉ ॥
جو منّگہِ سو لیوہِ --	----	ਜੋ ਮੰਗਹਿ ਸੋ ਲੇਵਹਿ ॥
پّربھ اپنِّیا سنّتا دیوہِ --	----	ਪ੍ਰਭ ਅਪਣਿਆ ਸੰਤਾ ਦੇਵਹਿ ॥
ہرِ گووِدُ پّربھِ راکھیا --	----	ਹਰਿ ਗੋਵਿਦੁ ਪ੍ਰਭਿ ਰਾਖਿਆ ॥
جن نانک ساچُ سُبھاکھیا --2--6--70--	----	ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
سوئی کراءِ جو تُدھُ بھاوے --	----	ਸੋਈ ਕਰਾਇ ਜੋ ਤੁਧੁ ਭਾਵੈ ॥

موہِ سیانٹپ کچھُو ن آوے --	----	ਮੋਹਿ ਸਿਆਣਪ ਕਛੂ ਨ ਆਵੈ ॥
ہم بارِک تۓ سرنٹائی --	----	ਹਮ ਬਾਰਿਕ ਤਉ ਸਰਣਾਈ ॥
پّربھِ آپے پیج رکھائی --1--	----	ਪ੍ਰਭਿ ਆਪੇ ਪੈਜ ਰਖਾਈ ॥੧॥
میرا مات پِتا ہرِ رائِیا --	----	ਮੇਰਾ ਮਾਤ ਪਿਤਾ ਹਰਿ ਰਾਇਆ ॥
کرِ کِرپا پّرتِپالنٹ لاگا کریِں تیرا کرائِیا -- رہاءُ --	----	ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥
جیء جنّت تیرے دھارے --	----	ਜੀਅ ਜੰਤ ਤੇਰੇ ਧਾਰੇ ॥
پّربھ ڈوری ہاتھِ تُمارے --	----	ਪ੍ਰਭ ਡੋਰੀ ਹਾਥਿ ਤੁਮਾਰੇ ॥
جِ کراوے سو کرنٹا --	----	ਜਿ ਕਰਾਵੈ ਸੋ ਕਰਣਾ ॥
نانک داس تیری سرنٹا --2--7--71--	Page# [627]	ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
سورٹھِ مہلا[1] 5 -- | محلا[1]	----	ਸੋਰਠਿ ਮਹਲਾ ੫ ॥
ہرِ نامُ رِدے پروئِیا --	----	ਹਰਿ ਨਾਮੁ ਰਿਦੈ ਪਰੋਇਆ ॥
سبھُ کاجُ ہمارا ہوئِیا --	----	ਸਭੁ ਕਾਜੁ ਹਮਾਰਾ ਹੋਇਆ ॥
پّربھ چرنٹی منُ لاگا --	----	ਪ੍ਰਭ ਚਰਣੀ ਮਨੁ ਲਾਗਾ ॥
پُورن جا کے بھاگا --1--	----	ਪੂਰਨ ਜਾ ਕੇ ਭਾਗਾ ॥੧॥
مِلِ سادھسنّگ ہرِ دھِیائِیا --	----	ਮਿਲਿ ਸਾਧਸੰਗਿ ਹਰਿ ਧਿਆਇਆ ॥
آٹھ پہر ارادھِئو ہرِ ہرِ من چِندِیا پھلُ پائِیا -- رہاءُ --	----	ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
پرا پُوربلا انکُرُ جاگیا --	----	ਪਰਾ ਪੂਰਬਲਾ ਅੰਕੁਰੁ ਜਾਗਿਆ ॥

رام نامِ منُ لاگِیا --	----	ਰਾਮ ਨਾਮਿ ਮਨੁ ਲਾਗਿਆ ॥
منِ تنِ ہرِ درسِ سماوے --	----	ਮਨਿ ਤਨਿ ਹਰਿ ਦਰਸਿ ਸਮਾਵੈ ॥
نانک داس سچے گُݨ گاوے --2--8--72--	----	ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
گُرمِلِ پّربھُو چِتارِیا --	----	ਗੁਰ ਮਿਲਿ ਪ੍ਰਭੁ ਚਿਤਾਰਿਆ ॥
کارج سبھِ سوارِیا --	----	ਕਾਰਜ ਸਭਿ ਸਵਾਰਿਆ ॥
منّدا کوُ ن الاۓ --	----	ਮੰਦਾ ਕੋ ਨ ਅਲਾਏ ॥
سبھ جےَ جےَ کارُ سُݨاۓ --1--	----	ਸਭ ਜੈ ਜੈ ਕਾਰੁ ਸੁਣਾਏ ॥੧॥
سنّتہُ ساچی سرݨِ سُیامی --	----	ਸੰਤਹੁ ਸਾਚੀ ਸਰਣਿ ਸੁਆਮੀ ॥
جیء جنّت سبھِ ہاتھِ تسےَ کےَ سوُ پّربھُ انّترجامی -- رہاءُ --	----	ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
کرتب سبھِ سوارے --	----	ਕਰਤਬ ਸਭਿ ਸਵਾਰੇ ॥
پّربھِ اپُنا بِردُ سمارے --	----	ਪ੍ਰਭਿ ਅਪੁਨਾ ਬਿਰਦੁ ਸਮਾਰੇ ॥
پِتت پاون پّربھ ناما --	----	ਪਤਿਤ ਪਾਵਨ ਪ੍ਰਭ ਨਾਮਾ ॥
جن نانک سد کُربانا[1] --2--9--73-- | قُربانا[1]-	----	ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
پاربّرہمِ ساجِ سوارِیا --	----	ਪਾਰਬ੍ਰਹਮਿ ਸਾਜਿ ਸਵਾਰਿਆ ॥
اِہُ لہُڑا گُرُو اُبارِیا --	----	ਇਹੁ ਲਹੁੜਾ ਗੁਰੂ ਉਬਾਰਿਆ ॥

اند کرہُ پِت ماتا ـ ـ	----	ਅਨਦ ਕਰਹੁ ਪਿਤ ਮਾਤਾ ॥
پریسرُ جیء کا داتا ـ ـ 1 ـ ـ	----	ਪਰਮੇਸਰੁ ਜੀਅ ਕਾ ਦਾਤਾ ॥੧॥
سُبھ چِتونِ داس تُمارے ـ ـ	----	ਸੁਭ ਚਿਤਵਨਿ ਦਾਸ ਤੁਮਾਰੇ ॥
راکھِ پَیج داس اپُنے کی کارج آپِ سوارے ـ ـ رہاءُ ـ ـ	----	ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥
میرا پّربھُ پرئُپکاری ـ ـ	----	ਮੇਰਾ ਪ੍ਰਭੁ ਪਰਉਪਕਾਰੀ ॥
پُورن کل جِنِ دھاری ـ ـ	----	ਪੂਰਨ ਕਲ ਜਿਨਿ ਧਾਰੀ ॥
نانک سرݨی آئِیا ـ ـ	----	ਨਾਨਕ ਸਰਣੀ ਆਇਆ ॥
من چِنّدِیا پھلُ پائِیا ـ ـ 2 ـ ـ 10 ـ ـ 74 ـ ـ	----	ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥
سورٹھِ مہلا[1] 5 ـ ـ | [1]محلا ـ	----	ਸੋਰਠਿ ਮਹਲਾ ੫ ॥
سدا سدا ہرِ جاپے ـ ـ	----	ਸਦਾ ਸਦਾ ਹਰਿ ਜਾਪੇ ॥
پّربھ بالک راکھے آپے ـ ـ	----	ਪ੍ਰਭ ਬਾਲਕ ਰਾਖੇ ਆਪੇ ॥
سِیتلا ٹھاکِ رہائی ـ ـ	----	ਸੀਤਲਾ ਠਾਕਿ ਰਹਾਈ ॥
بِگھن گئے ہرِ نائی ـ ـ 1 ـ ـ	----	ਬਿਘਨ ਗਏ ਹਰਿ ਨਾਈ ॥੧॥
میرا پّربھُ ہویا سدا دئِیالا ـ ـ	----	ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
ارداسِ[1] سُݨی بھگت اپُنے کی سبھ جیء بھئِیا کِرپالا ـ ـ رہاءُ ـ ـ |	----	ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
[1]عرداِس ـ		
پّربھ کرݨ کارݨ سمراتھا ـ ـ	----	ਪ੍ਰਭ ਕਰਣ ਕਾਰਣ ਸਮਰਾਥਾ ॥

ہرِ سِمرت سبھُ دُکھُ لاتھا --	----	ਹਰਿ ਸਿਮਰਤ ਸਭੁ ਦੁਖੁ ਲਾਥਾ ॥
اپنے داس کی سُنی بینتی --	----	ਅਪਨੇ ਦਾਸ ਕੀ ਸੁਣੀ ਬੇਨੰਤੀ ॥
سبھ نانک سُکھِ سونتی --75--11--2--	----	ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥
سورٹھ مہلا[1] 5 -- | محلا[1]-	----	ਸੋਰਠਿ ਮਹਲਾ ੫ ॥
اپنا گُرو دھیائے --	----	ਅਪਨਾ ਗੁਰੂ ਧਿਆਏ ॥
مِل کُسل سیتی گھرِ آئے --	----	ਮਿਲਿ ਕੁਸਲ ਸੇਤੀ ਘਰਿ ਆਏ ॥
نامے کی وڈِیائی --	----	ਨਾਮੈ ਕੀ ਵਡਿਆਈ ॥
تِس کیمتِ[1] کہنُ ن جائی --1-- | قیمتِ-	----	ਤਿਸੁ ਕੀਮਤਿ ਕਹਣੁ ਨ ਜਾਈ ॥੧॥
سنتہُ ہرِ ہرِ ہرِ آرادھہُ --	----	ਸੰਤਹੁ ਹਰਿ ਹਰਿ ਹਰਿ ਆਰਾਧਹੁ ॥
ہرِ آرادھِ سبھو کچھُ پائیے کارج سگلے سادھہُ -- رہاء --	----	ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥
پریم بھگتِ پربھ لاگی --	----	ਪ੍ਰੇਮ ਭਗਤਿ ਪ੍ਰਭ ਲਾਗੀ ॥
سو پائے جِس وڈبھاگی --	----	ਸੋ ਪਾਏ ਜਿਸੁ ਵਡਭਾਗੀ ॥
جن نانک نامُ دھیائیا --	----	ਜਨ ਨਾਨਕ ਨਾਮੁ ਧਿਆਇਆ ॥
تِن سرب سُکھا پھل پائیا --76--12--2--	----	ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥
سورٹھ مہلا[1] 5 -- | محلا[1]-	----	ਸੋਰਠਿ ਮਹਲਾ ੫ ॥
پرمیسرِ دِتا بنّا --	----	ਪਰਮੇਸਰਿ ਦਿਤਾ ਬੰਨਾ ॥

دُکھ روگ کا ڈیرا بھنّا ـــ	----	ਦੁਖ ਰੋਗ ਕਾ ਡੇਰਾ ਭੰਨਾ ॥
اند کرہِ نر ناری ـــ	----	ਅਨਦ ਕਰਹਿ ਨਰ ਨਾਰੀ ॥
ہر ہر پّربھ کِرپا دھاری ـــ1ـــ	----	ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
سنّتہُ سُکھُ ہویا سبھ تھائی ـــ	----	ਸੰਤਹੁ ਸੁਖੁ ਹੋਆ ਸਭ ਥਾਈ ॥
پاربّرہمُ پُورن پرمیسرُ روِ رہِیا سبھنی جائی ـــ رہاءُ ـــ	Page# [628]	ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
دھُر کی بانٹی آئی ـــ	----	ਧੁਰ ਕੀ ਬਾਣੀ ਆਈ ॥
تِن سگلی چِنّت مِٹائی ـــ	----	ਤਿਨਿ ਸਗਲੀ ਚਿੰਤ ਮਿਟਾਈ ॥
دئِیال پُرکھ مِہروانا ـــ	----	ਦਇਆਲ ਪੁਰਖ ਮਿਹਰਵਾਨਾ ॥
ہر نانک ساچُ وکھانا ـــ2ـــ13ـــ77ـــ	----	ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
سورٹھِ مہلا[1] 5 ـــ | محلا[1]	----	ਸੋਰਠਿ ਮਹਲਾ ੫ ॥
اَتھےَ اوتھےَ رکھوالا ـــ	----	ਐਥੈ ਓਥੈ ਰਖਵਾਲਾ ॥
پّربھ ستِگُر دِین دئِیالا ـــ	----	ਪ੍ਰਭ ਸਤਿਗੁਰ ਦੀਨ ਦਇਆਲਾ ॥
داس اپنے آپ راکھے ـــ	----	ਦਾਸ ਅਪਨੇ ਆਪਿ ਰਾਖੇ ॥
گھٹ گھٹِ سبدُ سُبھاکھے ـــ1ـــ	----	ਘਟਿ ਘਟਿ ਸਬਦੁ ਸੁਭਾਖੇ ॥੧॥
گُر کے چرنْ اُوپرِ بل جائی ـــ	----	ਗੁਰ ਕੇ ਚਰਣ ਊਪਰਿ ਬਲਿ ਜਾਈ ॥
دِنسُ رَین ساسِ ساسِ سمالی پُورنُ سبھنی تھائی ـــ رہاءُ ـــ	----	ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
آپ سہائی ہویا ـــ	----	ਆਪਿ ਸਹਾਈ ਹੋਆ ॥

سچے دا سچا ڈھویا ــ ــ	----	ਸਚੇ ਦਾ ਸਚਾ ਢੋਆ ॥
تیری بھگتِ وڈِیائی ــ ــ	----	ਤੇਰੀ ਭਗਤਿ ਵਡਿਆਈ ॥
پائی نانک پّربھ سرٹائی ــ ــ2ــ ــ14ــ ــ78ــ ــ	----	ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
سورٹھِ مہلا[1] 5 ــ ــ | [1]محلا۔	----	ਸੋਰਠਿ ਮਹਲਾ ੫ ॥
ستِگُر پُورے بھاٹا ــ ــ	----	ਸਤਿਗੁਰ ਪੂਰੇ ਭਾਣਾ ॥
تا جپیا نامُ رماٹا ــ ــ	----	ਤਾ ਜਪਿਆ ਨਾਮੁ ਰਮਾਣਾ ॥
گوبِنّد کِرپا دھاری ــ ــ	----	ਗੋਬਿੰਦ ਕਿਰਪਾ ਧਾਰੀ ॥
پّربھِ راکھی پَیج ہماری ــ ــ1ــ ــ	----	ਪ੍ਰਭਿ ਰਾਖੀ ਪੈਜ ਹਮਾਰੀ ॥੧॥
ہرِ کے چرن سدا سُکھدائی ــ ــ	----	ਹਰਿ ਕੇ ਚਰਨ ਸਦਾ ਸੁਖਦਾਈ ॥
جو اِچھہِ سوئی پھلُ پاوہِ بِرتھی آس ن جائی ــ ــ1ــ ــ رہاءُ ــ ــ	----	ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
کِرپا کرے جِسُ پّرانپتِ داتا سوئی سنّتُ گُݨ گاوےَ ــ ــ	----	ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
پّریم بھگتِ تا کا منُ لیٹا پاربّرہم منِ بھاوےَ ــ ــ2ــ ــ	----	ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
آٹھ پہر ہرِ کا جسُ روٹا بکھےَ ٹھگئُری لاتھی ــ ــ	----	ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥

سنّگِ مِلاءِ لِیا میرے کرتے سنّت سادھ بھئے ساتھی --3--	----	ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
کرُ گہِ لینے سربسُ دِینے آپہِ آپُ مِلائِیا --	----	ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
کہُ نانک سرب تھوک پُورن پُورا ستِگُرُ پائِیا --4--15--79--	----	ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
گرِیبی[1] گدا ہماری -- | [1]غریبی-	----	ਗਰੀਬੀ ਗਦਾ ਹਮਾਰੀ ॥
کھنّا سگل رینُ چھاری --	----	ਖੰਨਾ ਸਗਲ ਰੇਨੁ ਛਾਰੀ ॥
اِسُ آگےَ کو ن ٹکےَ ویکاری --	----	ਇਸੁ ਆਗੈ ਕੋ ਨ ਟਿਕੈ ਵੇਕਾਰੀ ॥
گُر پُورے ایہ گل ساری --1--	----	ਗੁਰ ਪੂਰੇ ਏਹ ਗਲ ਸਾਰੀ ॥੧॥
ہرِ ہرِ نامُ سنّتن کی اوٹا --	----	ਹਰਿ ਹਰਿ ਨਾਮੁ ਸੰਤਨ ਕੀ ਓਟਾ ॥
جو سِمرےَ تِس کی گتِ ہووے اُدھرہِ سگلے کوٹا --1-- رہاءُ --	----	ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
سنّت سنّگِ جسُ گائِیا --	----	ਸੰਤ ਸੰਗਿ ਜਸੁ ਗਾਇਆ ॥
اِہُ پُورن ہرِ دھنُ پائِیا --	----	ਇਹੁ ਪੂਰਨ ਹਰਿ ਧਨੁ ਪਾਇਆ ॥
کہُ نانک آپُ مِٹائِیا --	----	ਕਹੁ ਨਾਨਕ ਆਪੁ ਮਿਟਾਇਆ ॥
سبھُ پاربرّہمُ ندری آئیا --80--16--2--	----	ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
گُرِ پُورے پُوری کینی --	----	ਗੁਰਿ ਪੂਰੇ ਪੂਰੀ ਕੀਨੀ ॥
بخشس[1] اپُنی کرِ دِینی -- | بخشش[1]-	----	ਬਖਸ ਅਪੁਨੀ ਕਰਿ ਦੀਨੀ ॥
نِت انَنّد سُکھ پائِیا --	----	ਨਿਤ ਅਨੰਦ ਸੁਖ ਪਾਇਆ ॥
تھاو سگلے سُکھی وسائِیا --1--	----	ਥਾਵ ਸਗਲੇ ਸੁਖੀ ਵਸਾਇਆ ॥੧॥
ہرِ کی بھگتِ پھل داتی --	----	ਹਰਿ ਕੀ ਭਗਤਿ ਫਲ ਦਾਤੀ ॥
گُرِ پُورےَ کِرپا کرِ دِینی وِرلےَ کِن ہی جاتی -- رہاءُ --	----	ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
گُربانْی گاوہ بھائی --	----	ਗੁਰਬਾਣੀ ਗਾਵਹ ਭਾਈ ॥
اوہ سپھل سدا سُکھدائی --	----	ਓਹ ਸਫਲ ਸਦਾ ਸੁਖਦਾਈ ॥
نانک نامُ دھِیائِیا --	----	ਨਾਨਕ ਨਾਮੁ ਧਿਆਇਆ ॥
پُوربِ لِکھِیا پائِیا --2--17--81--	----	ਪੂਰਬਿ ਲਿਖਿਆ ਪਾਇਆ ॥੨॥੧੭॥੮੧॥
سورٹھِ مہلا[1] 5 -- | محلا[1]-	----	ਸੋਰਠਿ ਮਹਲਾ ੫ ॥
گُرُ پُورا آرادھے --	----	ਗੁਰੁ ਪੂਰਾ ਆਰਾਧੇ ॥
کارج سگلے سادھے --	Page# [629]	ਕਾਰਜ ਸਗਲੇ ਸਾਧੇ ॥
سگل منورتھ پُورے --	----	ਸਗਲ ਮਨੋਰਥ ਪੂਰੇ ॥
باجے انہد تُورے --1--	----	ਬਾਜੇ ਅਨਹਦ ਤੂਰੇ ॥੧॥
سنّتہُ رامُ جپت سُکھُ پائِیا --	----	ਸੰਤਹੁ ਰਾਮੁ ਜਪਤ ਸੁਖੁ ਪਾਇਆ ॥

سنّت استھانِ بسے سُکھ سہجے سگلے دُوکھ مِٹائِیا --1-- رہاءُ --	----	ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
گُر پُورے کی بانْڑی --	----	ਗੁਰ ਪੂਰੇ ਕੀ ਬਾਣੀ ॥
پاربّرہم منِ بھانْڑی --	----	ਪਾਰਬ੍ਰਹਮ ਮਨਿ ਭਾਣੀ ॥
نانک داسِ وکھانْڑی --	----	ਨਾਨਕ ਦਾਸਿ ਵਖਾਣੀ ॥
نِرمل اکتھ کہانْڑی --2--18--82--	----	ਨਿਰਮਲ ਅਕਥ ਕਹਾਣੀ ॥੨॥੧੮॥੮੨॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
بھُوکھے کھاوت لاج ن آوے --	----	ਭੂਖੇ ਖਾਵਤ ਲਾਜ ਨ ਆਵੈ ॥
تِءُ ہرِ جنُ ہرِ گُنْڑ گاوے --1--	----	ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥
اپنے کاج کءُ کِءُ الکائیئَ --	----	ਅਪਨੇ ਕਾਜ ਕਉ ਕਿਉ ਅਲਕਾਈਐ ॥
جِتُ سِمرنِ درگہ مُکھُ اُوجل سدا سدا سُکھُ پائیئَ --1-- رہاءُ --	----	ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
جِءُ کامی کامِ لُبھاوے --	----	ਜਿਉ ਕਾਮੀ ਕਾਮਿ ਲੁਭਾਵੈ ॥
تِءُ ہرِ داس ہرِ جسُ بھاوے --2--	----	ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥
جِءُ ماتا بالِ لپٹاوے --	----	ਜਿਉ ਮਾਤਾ ਬਾਲਿ ਲਪਟਾਵੈ ॥
تِءُ گِیانی نامُ کماوے --3--	----	ਤਿਉ ਗਿਆਨੀ ਨਾਮੁ ਕਮਾਵੈ ॥੩॥
گُر پُورے تے پاوے --	----	ਗੁਰ ਪੂਰੇ ਤੇ ਪਾਵੈ ॥
جن نانک نامُ دھِیاوے --83--19--4--	----	ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥

سورٹھِ مہلا[1] 5 ــ ــ	[1]محلا۔	----	ਸੋਰਠਿ ਮਹਲਾ ੫ ॥
سُکھ سانْدِ گھرِ آئِیا ــ ــ	----	ਸੁਖ ਸਾਂਦਿ ਘਰਿ ਆਇਆ ॥
نِنّدک کے مُکھِ چھائِیا ــ ــ	----	ਨਿੰਦਕ ਕੈ ਮੁਖਿ ਛਾਇਆ ॥
پُورے گُرِ پہِرائِیا ــ ــ	----	ਪੂਰੈ ਗੁਰਿ ਪਹਿਰਾਇਆ ॥
بنسے دُکھ سبائِیا ــ ــ1ــ ــ	----	ਬਿਨਸੇ ਦੁਖ ਸਬਾਇਆ ॥੧॥
سنّتہُ ساچے کی وڈِیائی ــ ــ	----	ਸੰਤਹੁ ਸਾਚੇ ਕੀ ਵਡਿਆਈ ॥
جِنِ اچرج سوبھ بنائی ــ ــ1ــ ــ رہاءُ ــ ــ	----	ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
بولے ساہِب[1] کے بھانْے ــ ــ	[1]صاحِب۔	----	ਬੋਲੇ ਸਾਹਿਬ ਕੈ ਭਾਣੈ ॥
داسُ بانْی برّہمُ وکھانْے ــ ــ	----	ਦਾਸੁ ਬਾਣੀ ਬ੍ਰਹਮੁ ਵਖਾਣੈ ॥
نانک پرّبھ سُکھدائی ــ ــ	----	ਨਾਨਕ ਪ੍ਰਭ ਸੁਖਦਾਈ ॥
جِنِ پُوری بنْت بنائی ــ ــ2ــ ــ20ــ ــ84ــ ــ	----	ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
سورٹھِ مہلا[1] 5 ــ ــ	[1]محلا۔	----	ਸੋਰਠਿ ਮਹਲਾ ੫ ॥
پرّبھُ اپُنا رِدے دھِیاۓ ــ ــ	----	ਪ੍ਰਭੁ ਅਪੁਨਾ ਰਿਦੈ ਧਿਆਏ ॥
گھرِ سہی[1] سلامتِ آۓ ــ ــ	[1]صحی۔	----	ਘਰਿ ਸਹੀ ਸਲਾਮਤਿ ਆਏ ॥
سنّتوکھُ بھئِیا سنّسارے ــ ــ	----	ਸੰਤੋਖੁ ਭਇਆ ਸੰਸਾਰੇ ॥
گُرِ پُورے لے تارے ــ ــ1ــ ــ	----	ਗੁਰਿ ਪੂਰੈ ਲੈ ਤਾਰੇ ॥੧॥
سنّتہُ پرّبھُ میرا سدا دئِیالا ــ ــ	----	ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥
اپنے بھگت کی گنْت ن گنْئی راکھے بال گُپالا ــ ــ1ــ ــ رہاءُ ــ ــ	----	ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥

ہرِ نامُ رِدےَ اُرِ دھارے --	----	ਹਰਿ ਨਾਮੁ ਰਿਦੈ ਉਰਿ ਧਾਰੇ ॥
تِنِ سبھے تھوک سوارے --	----	ਤਿਨਿ ਸਭੇ ਥੋਕ ਸਵਾਰੇ ॥
گُرِ پُورےَ تُسِ دِییا --	----	ਗੁਰਿ ਪੂਰੈ ਤੁਸਿ ਦੀਆ ॥
پھِرِ نانک دُوکھُ ن تھِییا --85--21--2--	----	ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
ہرِ منِ تنِ وسِیا سوئی --	----	ਹਰਿ ਮਨਿ ਤਨਿ ਵਸਿਆ ਸੋਈ ॥
جےَ جےَ کارُ کرے سبھُ کوئی --	----	ਜੈ ਜੈ ਕਾਰੁ ਕਰੇ ਸਭੁ ਕੋਈ ॥
گُر پُورے کی وڈِیائی --	----	ਗੁਰ ਪੂਰੇ ਕੀ ਵਡਿਆਈ ॥
تا کی کِیمتِ[1] کہی ن جائی --1-- | [1]قیمتِ-	----	ਤਾ ਕੀ ਕੀਮਤਿ ਕਹੀ ਨ ਜਾਈ ॥੧॥
ہءُ کُربانُ[1] جائی تیرے ناوےَ -- | [1]قُربانُ-	----	ਹਉ ਕੁਰਬਾਨੁ ਜਾਈ ਤੇਰੇ ਨਾਵੈ ॥
جِس نو بکھسِ[1] لَیہِ میرے پِیارے سو جسُ تیرا گاوےَ --1-- رہاءُ -- | [1]بخشِ-	----	ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
تُوںّ بھارو سُیامی میرا --	----	ਤੂੰ ਭਾਰੋ ਸੁਆਮੀ ਮੇਰਾ ॥
سنّتاں بھرواسا تیرا --	----	ਸੰਤਾਂ ਭਰਵਾਸਾ ਤੇਰਾ ॥
نانک پرّبھ سرݨائی --	----	ਨਾਨਕ ਪ੍ਰਭ ਸਰਣਾਈ ॥
مُکھِ نِنّدک کےَ چھائی --86--22--2--	----	ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥

آگے سُکھ میرے مِیتا --	----	ਆਗੈ ਸੁਖੁ ਮੇਰੇ ਮੀਤਾ ॥
پاچھے آنندُ پرّبھِ کیتا --	----	ਪਾਛੇ ਆਨਦੁ ਪ੍ਰਭਿ ਕੀਤਾ ॥
پرمیسرِ بنّت بنائی --	----	ਪਰਮੇਸੁਰਿ ਬਣਤ ਬਣਾਈ ॥
پھِر ڈولت کتہو ناہی --1--	----	ਫਿਰਿ ਡੋਲਤ ਕਤਹੂ ਨਾਹੀ ॥੧॥
ساچے ساہِب[1] سِءُ منُ مانِیا -- | [1]صاحِب-	----	ਸਾਚੇ ਸਾਹਿਬ ਸਿਉ ਮਨੁ ਮਾਨਿਆ ॥
ہرِ سرب نِرنّترِ جانِیا --1-- رہاءُ --	----	ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥
سبھ جیء تیرے دئِیالا --	----	ਸਭ ਜੀਅ ਤੇਰੇ ਦਇਆਲਾ ॥
اپنے بھگت کرہِ پرّتپالا --	Page# [630]	ਅਪਨੇ ਭਗਤ ਕਰਹਿ ਪ੍ਰਤਿਪਾਲਾ ॥
اچرجُ تیری وڈِیائی --	----	ਅਚਰਜੁ ਤੇਰੀ ਵਡਿਆਈ ॥
نِت نانک نامُ دھِیائی --2--23--87--	----	ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
نالِ نرائِنُ میرے --	----	ਨਾਲਿ ਨਰਾਇਣੁ ਮੇਰੈ ॥
جمدُوتُ ن آوے نیرے --	----	ਜਮਦੂਤੁ ਨ ਆਵੈ ਨੇਰੈ ॥
کنّٹھِ لاءِ پرّبھ راکھے --	----	ਕੰਠਿ ਲਾਇ ਪ੍ਰਭ ਰਾਖੈ ॥
ستِگُر کی سچ ساکھے --1--	----	ਸਤਿਗੁਰ ਕੀ ਸਚੁ ਸਾਖੈ ॥੧॥
گُرِ پُورے پُوری کیتی --	----	ਗੁਰਿ ਪੂਰੈ ਪੂਰੀ ਕੀਤੀ ॥

دُسمن مارِ وِڈارے سگلے
داس کےٗ سُمت دِیتی --1-- رہاءُ --
---- ਦੁਸਮਨ ਮਾਰਿ ਵਿਡਾਰੇ ਸਗਲੇ
ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥

پّربھِ سگلے تھان وسائے -- ---- ਪ੍ਰਭਿ ਸਗਲੇ ਥਾਨ ਵਸਾਏ ॥

سُکھِ سانْدِ پھِرِ آئے -- ---- ਸੁਖਿ ਸਾਂਦਿ ਫਿਰਿ ਆਏ ॥

نانک پّربھ سرنْائے -- ---- ਨਾਨਕ ਪ੍ਰਭ ਸਰਣਾਏ ॥

جِنِ سگلے روگ مِٹائے
--2--24--88--
---- ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥

سورٹھِ مہلا 5 -- | محلا ---- ਸੋਰਠਿ ਮਹਲਾ ੫ ॥

سرب سُکھا کا داتا ستِگُرُ
تا کی سرنی پائیےٗ --
---- ਸਰਬ ਸੁਖਾ ਕਾ ਦਾਤਾ ਸਤਿਗੁਰੁ
ਤਾ ਕੀ ਸਰਨੀ ਪਾਈਐ ॥

درسنُ بھیٹت ہوت انندا
دوُکھُ گئِیا ہرِ گائیےٗ --1--
---- ਦਰਸਨੁ ਭੇਟਤ ਹੋਤ ਅਨੰਦਾ
ਦੂਖੁ ਗਇਆ ਹਰਿ ਗਾਈਐ ॥੧॥

ہرِ رسُ پیِوہُ بھائی -- ---- ਹਰਿ ਰਸੁ ਪੀਵਹੁ ਭਾਈ ॥

نامُ جپہُ نامو آرادھہُ
گُر پوُرے کی سرنائی -- رہاءُ --
---- ਨਾਮੁ ਜਪਹੁ ਨਾਮੋ ਆਰਾਧਹੁ
ਗੁਰ ਪੂਰੇ ਕੀ ਸਰਨਾਈ ॥ ਰਹਾਉ ॥

تِسہِ پراپت جِسُ دھُرِ لِکھِیا
سوئی پوُرنُ بھائی --
---- ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ
ਸੋਈ ਪੂਰਨੁ ਭਾਈ ॥

نانک کی بینںتی پّربھ جی
نامِ رہا لِو لائی --2--25--89--
---- ਨਾਨਕ ਕੀ ਬੇਨੰਤੀ ਪ੍ਰਭ ਜੀ
ਨਾਮਿ ਰਹਾ ਲਿਵ ਲਾਈ ॥੨॥੨੫॥੮੯॥

سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
کرن کراون ہرِ انّترجامی جن اپُنے کی راکھے --	----	ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥
جے جے کارُ ہوتُ جگ بھِیترِ سبدُ گُرو رسُ چاکھے --1--	----	ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥
پّربھ جی تیری اوٹ گُسائی --	----	ਪ੍ਰਭ ਜੀ ਤੇਰੀ ਓਟ ਗੁਸਾਈ ॥
تُو سمرتھُ سرنِ کا داتا آٹھ پہر تُمّ دھِیائی -- رہاءُ --	----	ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ ਧਿਆਈ ॥ ਰਹਾਉ ॥
جو جنُ بھجنُ کرے پّربھ تیرا تِسے انّدیسا ناہی --	----	ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥
ستِگُر چرن لگے بھءُ مِٹِیا ہرِ گُن گاۓ من ماہی --2--	----	ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥
سُوکھ سہج آننّد گھنیرے ستِگُر دیِیا دِلاسا --	----	ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥
جِنِ گھرِ آۓ سوبھا سیتی پُورن ہوئی آسا --3--	----	ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥
پُورا گُرُ پُوری متِ جا کی پُورن پّربھ کے کاما --	----	ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥

گُر چرنی لاگِ ترِئو بھو ساگرُ جپِ نانک ہرِ ہرِ ناما --4--26--90--	----	ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥
سورٹھِ مہلا[1] 5 -- | محلا[1]	----	ਸੋਰਠਿ ਮਹਲਾ ੫ ॥
بھئِئو کرِپالُ دِین دُکھ بھنّجنُ آپے سبھ بِدھِ تھاٹی --	----	ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥
کھِن مہِ راکھِ لیئو جنُ اپُنا گُر پُورے بیڑی کاٹی --1--	----	ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥੧॥
میرے من گُر گوِنّدُ سد دھِیائیئَ --	----	ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥
سگل کلیس مِٹہِ اِسُ تن تے من چِنّدِیا پھلُ پائیئَ -- رہاءُ --	----	ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥
جی ء جنّت جا کے سبھِ کینے پ٘ربھُ اُوچا اگم اپارا --	----	ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥
سادھسنّگِ نانک نامُ دھِیائِیا مُکھ اُوجل بھۓ دربارا --2--27--91--	----	ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥
سورٹھِ مہلا[1] 5 -- | محلا[1]	----	ਸੋਰਠਿ ਮਹਲਾ ੫ ॥
سِمرءُ اپُنا سانْئی --	----	ਸਿਮਰਉ ਅਪੁਨਾ ਸਾਂਈ ॥
دِنسُ رَینِ سد دھِیائی --	----	ਦਿਨਸੁ ਰੈਨਿ ਸਦ ਧਿਆਈ ॥
ہاتھ دےءِ جِنِ راکھے --	----	ਹਾਥ ਦੇਇ ਜਿਨਿ ਰਾਖੇ ॥

ہرِ نام مہا رس چاکھے --1--	----	ਹਰਿ ਨਾਮ ਮਹਾ ਰਸ ਚਾਖੇ ॥੧॥
اپنے گُر اُوپرِ کُربانُ[1] -- | [1]قُربان-	----	ਅਪਨੇ ਗੁਰ ਊਪਰਿ ਕੁਰਬਾਨੁ ॥
بھئے کِرپال پُورن پّربھ داتے جیء ہوئے مِہروان -- رہاءُ --	Page# [631]	ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
نانک جن سرنائی --	----	ਨਾਨਕ ਜਨ ਸਰਨਾਈ ॥
جِنِ پُورن پَیج رکھائی --	----	ਜਿਨਿ ਪੂਰਨ ਪੈਜ ਰਖਾਈ ॥
سگلے دُوکھ مِٹائی --	----	ਸਗਲੇ ਦੂਖ ਮਿਟਾਈ ॥
سُکھُ بھُنّچہُ میرے بھائی --2--28--92--	----	ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
سُنہُ بِنّتی ٹھاکُرُ میرے جیء جنّت تیرے دھارے --	----	ਸੁਨਹੁ ਬਿਨੰਤੀ ਠਾਕੁਰੁ ਮੇਰੇ ਜੀਅ ਜੰਤ ਤੇਰੇ ਧਾਰੇ ॥
راکھُ پَیج نام اپُنے کی کرن کراونہارے --1--	----	ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
پّربھ جیءُ کھسمانا کرِپیارے --	----	ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
بُرے بھلے ہم تھارے -- رہاءُ --	----	ਬੁਰੇ ਭਲੇ ਹਮ ਥਾਰੇ ॥ ਰਹਾਉ ॥
سُنْی پُکار سمرتھ سُیامی بنّدھن کاٹِ سوارے --	----	ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥

پھِرِ سِرپاءُ سیوک جن میلے نانک پّرگٹ پھارے --93--29--2--	----	ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
سورٹھِ مہلا[1] 5 -- | [1]محلا-	----	ਸੋਰਠਿ ਮਹਲਾ ੫ ॥
جیء جنّت سبھِ وسِ کرِ دِنے سیوک سبھِ دربارے --	----	ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥
انّگیکارُ کیئو پّربھ اپُنے بھو نِدھِ پارِ اُتارے --1--	----	ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥
سنّتن کے کارج سگل سوارے --	----	ਸੰਤਨ ਕੇ ਕਾਰਜ ਸਗਲ ਸਵਾਰੇ ॥
دِین دئِیال کّرِپال کّرِپا نِدھِ پُورن کھسم[1] ہمارے -- رہاءُ -- | [1]خصم-	----	ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥
آءُ بَیٹھُ آدرُ سبھ تھائی اُون ن کتھُونّ باتا --	----	ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥
بھگتِ سِرپاءُ دِیئو جن اپُنے پّرتاپُ نانک پّربھ جاتا --94--30--2--	----	ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
سورٹھِ مہلا[1] 9 | [1]محلا-	----	ਸੋਰਠਿ ਮਹਲਾ ੯
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
رے من رام سِءُ کرِ پّرِیتِ --	----	ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

سّرون گوبِنّد گُنُ سُنءُ ارُ گاءُ رسنا گیتِ --1-- رہاءُ --	ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
کرِ سادھسنّگتِ سِمرُ مادھو ہوہِ پتت پُنیت --	ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
کالُ بِیالُ جِءُ پرِئو ڈولےَ مُکھُ پسارے مِیت --1--	ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
آجُ کالِ پھُنِ توہِ گرِس ہےَ سمجھِ راکھءُ چِیتِ --	ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
کہےَ نانکُ رامُ بھجِ لےَ جاتُ اَئُسرُ بِیت --2--1--	ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
سورٹھِ مہلا[1] 9 -- | محلا[1]	ਸੋਰਠਿ ਮਹਲਾ ੯ ॥
من کی من ہی ماہِ رہی --	ਮਨ ਕੀ ਮਨ ਹੀ ਮਾਹਿ ਰਹੀ ॥
نا ہرِ بھجے ن تیرتھ سیوے چوٹی کالِ گہی --1-- رہاءُ --	ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
دارا مِیت پُوت رتھ سنّپتِ دھن پُورن سبھ مہی --	ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
اور سگل مِتھِیا اے جانءُ بھجنُ رامُ کو سہی --1--	ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥

پھِرت پھِرت بہُتے جُگ ہارِئو مانس دیہ لہی --	----	ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
نانکؑ کہت مِلن کی برِییا سِمرت کہا نہی --2--2--	----	ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
سورٹھِ مہلا[1] 9 -- | [1]محلا-	----	ਸੋਰਠਿ ਮਹਲਾ ੯ ॥
من رے کئُنُ کُمتِ تےَ لینی --	----	ਮਨ ਰੇ ਕਉਨੁ ਕੁਮਤਿ ਤੈ ਲੀਨੀ ॥
پر دارا نِنّدِیا رس رچِئو رام بھگتِ نہِ کینی --1-- رہاءُ --	----	ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
مُکتِ پنّتھُ جانِئو تےَ ناہنِ دھن جورن کءُ دھائِیا --	----	ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
انّتِ سنّگ کاہُو نہی دِینا بِرتھا آپُ بنّدھائِیا --1--	----	ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
نا ہرِ بھجِئو ن گُر جنُ سیوِئو نہ اُپجِئو کچھُ گِیانا --	Page# [632]	ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
گھٹ ہی ماہِ نِرنّجنُ تیرےَ تےَ کھوجت اُدِیانا --2--	----	ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
بہُتُ جنم بھرمت تےَ ہارِئو استھِر متِ نہی پائی --	----	ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥

مانس دیہ پاءِ پد ہرِ بھجُ نانکؑ بات بتائی ـــ3ـــ3ـــ	----	ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
سورٹھِ مہلا[1] 9 ـــ | [1]محلا ـ	----	ਸੋਰਠਿ ਮਹਲਾ ੯ ॥
من رے پّربھ کی سرنِ بِچارو ـــ	----	ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
جِہ سِمرت گنکا سی اُدھری تا کو جسُ اُر دھارو ـــ1ـــ رہاءُ ـــ	----	ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
اٹل بھئِئو دھرّوء جا کےَ سِمرنِ ارُ نِرِبھےَ پدُ پائِیا ـــ	----	ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
دُکھ ہرتا اِہ بِدھِ کو سُیامی تےَ کاہے بِسرائِیا ـــ1ـــ	----	ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
جب ہی سرنِ گہی کِرپا نِدھِ گج گراہ تے چھوُٹا ـــ	----	ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
مہما نام کہا لءُ برنءُ رام کہت بنّدھن تِہ توُٹا ـــ2ـــ	----	ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
اجاملُ پاپی جگُ جانے نِمکھ ماہِ نِستارا ـــ	----	ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
نانکؑ کہت چیت چِنّتامنِ تےَ بھی اُترِہ پارا ـــ3ـــ4ـــ	----	ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
سورٹھِ مہلا[1] 9 ـــ | [1]محلا ـ	----	ਸੋਰਠਿ ਮਹਲਾ ੯ ॥

پّرانی کئُن اُپاءُ کرے --	----	ਪ੍ਰਾਨੀ ਕਉਨੁ ਉਪਾਉ ਕਰੈ ॥
جا تے بھگتِ رام کی پاوے جم کو تّراسُ ہرے --1-- رہاءُ --	----	ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥
کئُنُ کرم بِدِیا کہُ کیسی دھرمُ کئُنُ پھُنِ کرئی --	----	ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥
کئُنُ نامُ گُر جا کےَ سِمرےَ بھو ساگر کءُ ترئی --1--	----	ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥
کل مےَ ایکُ نامُ کِرپا نِدھِ جاہِ جپےَ گتِ پاوے --	----	ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥
اَئُر دھرم تا کےَ سم ناہنِ اِہ بِدھِ بیدُ بتاوے --2--	----	ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥
سُکھُ دُکھُ رہت سدا نِرلیپی جا کءُ کہت گُسائی --	----	ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥
سو تُم ہی مہِ بسے نِرنّترِ نانک درپنِ نِیائی --3--5--	----	ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥
سورٹھِ مہلا[1] 9 -- | محلا[1]	----	ਸੋਰਠਿ ਮਹਲਾ ੯ ॥
مائی مےَ کِہ بِدھِ لکھءُ گُسائی --	----	ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
مہا موہ اگیانِ تِمرِ مو منُ رہِئو اُرجھائی --1-- رہاءُ --	----	ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥

سگل جنم بھرم ہی بھرم کھوئیو نہ استھِرُ مت پائی --	ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
بِکھیاسکت رہئو نِس باسُر نہ چھُوٹی ادھمائی --1--	ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥
سادھسنّگُ کبہُو نہی کینا نہ کیرتِ پّربھ گائی --	ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
جن نانک مےَ ناہِ کوئُو گُنُ راکھِ لیہُ سرنائی --2--6--	ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥
سورٹھِ مہلا[1] 9 -- | [1]محلا	ਸੋਰਠਿ ਮਹਲਾ ੯ ॥
مائی منُ میرو بس ناہِ --	ਮਾਈ ਮਨੁ ਮੇਰੋ ਬਸਿ ਨਾਹਿ ॥
نِس باسُر بِکھِئن کءُ دھاوت کِہ بِدھِ روکءُ تاہِ --1-- رہاءُ --	ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
بید پُران سِمرّتِ کے مت سُنِ نِمکھ ن ہیئے بساوےَ --	ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
پر دھن پر دارا سِءُ رچِئو برتھا جنمُ سِراوےَ --1--	ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
مدِ مائِیا کےَ بھئِیو باورو سُوجھت نہ کچھُ گیانا --	ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥

گھٹ ہی بھیترِ بست نِرنّجنُ تا کو مرمُ ن جانا --2--	----	ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
جب ہی سرنِ سادھ کی آئِئو دُرمتِ سگل بِناسی --	----	ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥
تب نانک چیتِئو چِنّتامنِ کاٹی جم کی پھاسی --3--7--	Page# [633]	ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥
سورٹھِ مہلا[1] 9 -- | محلا[1]-	----	ਸੋਰਠਿ ਮਹਲਾ ੯ ॥
رے نر اِہ ساچی جیء دھارِ --	----	ਰੇ ਨਰ ਇਹ ਸਾਚੀ ਜੀਅ ਧਾਰਿ ॥
سگل جگتُ ہے جَیسے سُپنا بِنست لگت ن بار --1-- رہاءُ --	----	ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
بارُو بھیتِ بنائی رچِ پچِ رہت نہی دِن چارِ --	----	ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
تَیسے ہی اِہ سُکھ مائِیا کے اُرجھِئو کہا گوار --1--	----	ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥
اجہُو سمجھِ کچھُ بِگرِئو ناہِنِ بھجِ لے نامُ مُرارِ --	----	ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥
کہُ نانک نِج متُ سادھن کءُ بھاکھِئو توہِ پُکارِ --2--8--	----	ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥
سورٹھِ مہلا[1] 9 -- | محلا[1]-	----	ਸੋਰਠਿ ਮਹਲਾ ੯ ॥

اِہ جگِ مِیتُ ن دیکھِئو کوئی --	----	ਇਹ ਜਗਿ ਮੀਤੁ ਨ ਦੇਖਿਓ ਕੋਈ ॥
سگل جگتُ اپنےَ سُکھِ لاگِئو دُکھ مےَ سنّگِ ن ہوئی --1-- رہاءُ --	----	ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
دارا مِیت پُوت سنبنّدھی سگرے دھن سِءُ لاگے --	----	ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
جب ہی نِردھن دیکھِئو نرکءُ سنّگُ چھاڈِ سبھ بھاگے --1--	----	ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
کہنْءُ کہا پِیا من بئُرے کءُ اِن سِءُ نیہُ لگائِئو --	----	ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
دِینا ناتھ سگل بھےَ بھنّجن جسُ تا کو بِسرائِئو --2--	----	ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
سُیان پُوچھ جِءُ بھئِئو ن سُودھءُ بہُتُ جتنُ مےَ کِینءُ --	----	ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
نانک لاج بِرد کی راکھہُ نامُ تُہارءُ لِینءُ --3--9--	----	ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥
سورٹھِ مہلا[1] 9 -- | محلا[1]-	----	ਸੋਰਠਿ ਮਹਲਾ ੯ ॥
من رے گہِئو ن گُر اُپدیسُ --	----	ਮਨ ਰੇ ਗਹਿਓ ਨ ਗੁਰ ਉਪਦੇਸੁ ॥
کہا بھئِئو جءُ مُوڈُ مُڈائِئو بھگوءُ کِینو بھیسُ --1-- رہاءُ --	----	ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥

ساچ چھاڑِ کے جھُوٹھہ لاگِیو جنمُ اکارتھُ کھوئِیو --	----	ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥
کرِ پرپنّچ اُدر نِج پوکھِیو پسُ کی نیائی سوئِیو --1--	----	ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥
رام بھجن کی گتِ نہی جانی مائیا ہاتھِ بِکانا --	----	ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥
اُرجھِ رہئِیو بِکھِئن سنگِ بئُرا نامُ رتنُ بِسرانا --2--	----	ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥
رہئِیو اچیتُ ن چیتِئیو گوبِند برتھا ائُدھ سِرانی --	----	ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥
کہُ نانک ہرِ بِردُ پچھانءُ بھُولے سدا پرانی --3--10--	----	ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥
سورٹھِ مہلا[1] 9 -- | [1]محلا	----	ਸੋਰਠਿ ਮਹਲਾ ੯ ॥
جو نرُ دُکھ مےَ دُکھُ نہی مانے --	----	ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
سُکھ سنیہُ ارُ بھےَ نہی جا کے کنّچن ماٹی مانے --1-- رہاءُ --	----	ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
نہ نِندِیا نہ اُستتِ جا کے لوبھُ موہُ ابھِمانا --	----	ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥

ہرکھ سوگ تے رہےَ نیارءُ ناہِ مان اپمانا --1--	----	ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥
آسا منسا سگل تیاگےَ جگ تے رہےَ نِراسا --	----	ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
کامُ کرودھُ جِہ پرسےَ ناہنِ تہِ گھٹِ برہمُ نِواسا --2--	----	ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥
گُر کِرپا جِہ نر کءُ کینی تہِ اِہ جُگتِ پچھانی --	----	ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
نانک لین بھئِو گوبِنّد سِءُ جِءُ پانی سنگِ پانی --3--11--	----	ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥
سورٹھِ مہلا[1] 9 -- | محلا[1]	----	ਸੋਰਠਿ ਮਹਲਾ ੯ ॥
پریتم جانِ لیہُ من ماہی --	Page# [634]	ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
اپنے سُکھ سِءُ ہی جگُ پھاندھِئو کو کاہُو کو ناہی --1-- رہاءُ --	----	ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
سُکھ مےَ آنِ بہُتُ مِلِ بَیٹھت رہت چہُو دِس گھیرےَ --	----	ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
بِپت پری سبھ ہی سنگُ چھاڑِت کوئُو ن آوت نیرےَ --1--	----	ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥

گھر کی نارِ بہُتُ ہِتُ جا سِءُ سدا رہت سنّگ لاگی --	----	ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
جب ہی ہنّس تجی اِہ کانْئِیا پّریت پّریت کرِ بھاگی --2--	----	ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
اِہ بِدھِ کو بِئُہارُ بنِئو ہے جا سِءُ نیہُ لگائِئو --	----	ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
انّت بار نانک بِنُ ہرِ جی کوئُو کامِ ن آئِئو --3--12--139--	----	ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
سورٹھِ مہلا[1] 1 گھرُ 1 اسٹپدِیا چئُتُکی | [1]محلا-	----	ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دُبِدھا ن پڑءُ ہرِ بِنُ ہورُ ن پوُجءُ مڑے مسانْ ن جائی --	----	ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
تّرِسنا راچِ ن پر گھرِ جاوا تّرِسنا نامِ بُجھائی --	----	ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥
گھر بھیترِ گھرُ گُرُو دِکھائِیا سہجِ رتے من بھائی --	----	ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥
توُ آپے دانا آپے بِینا توُ دیوہِ مت سائی --1--	----	ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥

مَنُ بَیراگِ رتءُ بَیراگی سبدِ مَنُ.بیدھِیا میری مائی ـ ـ	----	ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥
انّترِ جوتِ نِرنّترِ بانٗی ساچے ساہِب[1] سِءُ لِو لائی ـ ـ رہاءُ ـ ـ | [1]صاحِب۔	----	ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥
اسنّکھ بَیراگی کہہِ بَیراگ سو بَیراگی جِ کھسمے[1] بھاوےَ ـ ـ | [1]خصمے۔	----	ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥
ہِردےَ سبدِ سدا بھےَ رچِیا گُر کی کار کماوےَ ـ ـ	----	ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥
ایکو چیتےَ منُویا ن ڈولےَ دھاوتُ ورجِ رہاوےَ ـ ـ	----	ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥
سہجے ماتا سدا رنّگِ راتا ساچے کے گُنٹ گاوےَ ـ ـ2ـ ـ	----	ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥
منُویا پئُنٹُ بِنّدُ سُکھواسی نامِ وسےَ سُکھ بھائی ـ ـ	----	ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥
جِہبا نیتّر سوتّر سچِ راتے جلِ بُوجھی تُجھہِ بُجھائی ـ ـ	----	ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥
آس نِراس رہےَ بَیراگی نَج گھرِ تاڑی لائی ـ ـ	----	ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥

بِھکھِیا نامِ رجے سنّتوکھی انمّرِتُ سہجِ پییائی --3--	----	ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥
دُبِدھا وِچِ بَیراگُ ن ہووی جب لگُ دُوجی رائی --	----	ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥
سبھُ جگُ تیرا تُو ایکو داتا اورُ ن دُوجا بھائی --	----	ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥
منمُکھِ جنّت دُکھِ سدا نِواسی گُرمُکھِ دے وڈِیائی --	----	ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥
اپر اپار اگنّم اگوچر کہݨےَ کِیم[1] ن پائی --4-- | [1]قِیم-	----	ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥
سُنّن سمادھِ مہا پرمارتھُ تِین بھوݨ پتِ نامنّ --	----	ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
مستکِ لیکھُ جِییا جگِ جونی سِرِ سِرِ لیکھُ سہامنّ --	----	ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥
کرم سُکرم کرائے آپے آپے بھگتِ دِرڑامنّ --	----	ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥
منِ مُکھِ جُوٹھِ لہےَ بھےَ مانّن آپے گِیانُ اگامنّ --5--	----	ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥

جِن چاکھیا سیئی سادُ جانݨِ جِءُ گُنّگے مِٹھیائی --	ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥
اکتھے کا کیا کتھیئے بھائی چالءُ سدا رجائی[1] -- | [1]رضائی-	ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥
گُرُ داتا میلے تا مت ہووے نِگرے مت ن کائی --	ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥
جِءُ چلائے تِءُ چالہ بھائی ہور کیا کو کرے چتُرائی --6--	ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥
اِکِ بھرمِ بھُلائے اِکِ بھگتی راتے تیرا کھیلُ اپارا --	ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥
جِتُ تُدھ لائے تیہا پھلُ پائیا تُو ہُکمِ[1] چلاوݨہارا -- | [1]حُکمِ-	ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥
سیوا کری جے کِچھُ ہووے اپݨا جیءُ پِنّڈُ تُمارا --	ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥
ستِگُرِ ملئے کِرپا کینی انّمرِت نامُ ادھارا --7--	ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥
گگننتّرِ واسِیا گُݨ پرگاسِیا گُݨ مہِ گیان دھِیانّ --	ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥

Page# [635]

نامُ منِ بھاوے کہے کہاوے تتو تتُ وکھانّ --	----	ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥
سبدُ گُرپِیرا گہِر گنّبھِیرا بِنُ سبدے جگُ بئُرانّ --	----	ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
پوُرا بَیراگی سہجِ سُبھاگی سچُ نانک منُ مانّ --8--1--	----	ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
سورٹھِ مہلا[1] 1 تِتُکی -- | [1] محلا-	----	ਸੋਰਠਿ ਮਹਲਾ ੧ ਤਿਤੁਕੀ ॥
آسا منسا بنّدھنی بھائی کرم دھرم بنّدھکاری --	----	ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥
پاپِ پُنّنِ جگُ جائِیا بھائی بنسے نامُ وِساری --	----	ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥
اِہ مائِیا جگِ موہنڑی بھائی کرم سبھے ویکاری --1--	----	ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥
سُنڑِ پنّڈِت کرما کاری --	----	ਸੁਣਿ ਪੰਡਿਤ ਕਰਮਾ ਕਾਰੀ ॥
جِتُ کرمُ سُکھُ اُوپجے بھائی سُ آتم تتُ بیچاری -- رہاءُ --	----	ਜਿਤੁ ਕਰਮੁ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥
ساستُ بیدُ بکے کھڑو بھائی کرم کرہُ سنّساری --	----	ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥

پاکھنڈِ مَیلُ ن چُوکئی بھائی انترِ مَیلُ وِکاری --	----	ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥
اِن بِدھِ ڈُوبی ماکُری بھائی اُونڈی سِر کَے بھاری --2--	----	ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥
دُرمتِ گھنّی وِگُوتی بھائی دُوجے بھاءِ کھُیائی --	----	ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥
بِنُ ستِگُر نامُ ن پائیۓ بھائی بِنُ نامے بھرمُ ن جائی --	----	ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥
ستِگُرُ سیوے تا سُکھُ پائے بھائی آونُ جانُ رہائی --3--	----	ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥
ساچُ سہجُ گُر تے اُوپجے بھائی منُ نِرملُ ساچِ سمائی --	----	ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥
گُرُ سیوے سو بُوجھے بھائی گُر بِنُ مگُ ن پائی --	----	ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥
جِسُ انّترِ لوبھُ کِ کرم کماوے بھائی کُوڑُ بولِ بِکھُ کھائی --4--	----	ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥
پنّڈِت دہی وِلوئیۓ بھائی وِچہُ نِکلے تتھُ --	----	ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥

جلُ متھیۓ جلُ دیکھیۓ بھائی اِہ جگُ ایہا وتھُ --	----	ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥
گر بِنُ بھرمِ وِگُوچیۓ بھائی گھٹِ گھٹِ دےءُ الکھُ --5--	----	ਗੁਰ ਬਿਨੁ ਭਰਮਿ ਵਿਗੁਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥
اِہ جگُ تاگو سُوت کو بھائی دہ دِس بادھو ماءِ --	----	ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥
بِنُ گر گاٹھِ ن چھُوٹئی بھائی تھاکے کرم کماءِ --	----	ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥
اِہ جگُ بھرمِ بھُلائیا بھائی کہنا کِچھُو ن جاءِ --6--	----	ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥
گر ملِۓ بھءُ منِ وسے بھائی بھےَ مرنا سچُ لیکھُ --	----	ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥
مجنُ دانُ چنگیائیا بھائی درگہ نامُ وِسیکھُ --	----	ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥
گرُ انکُس جِنِ نامُ دِرڑائیا بھائی منِ وسیا چُوکا بھیکھُ --7--	----	ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥
اِہ تنُ ہاٹُ سراپھکو[1] بھائی وکھرُ نامُ اپارُ -- | [1]صرافکو-	Page# [636]	ਇਹੁ ਤਨੁ ਹਾਟੁ ਸਰਾਫਕੋ ਭਾਈ ਵਖਰੁ ਨਾਮੁ ਅਪਾਰੁ ॥

اِہُ وکھرُ واپاری سو دِرڑّے بھائی گُر سبدِ کرے وِیچارُ ۔۔	----	ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥
دھنُ واپاری نانکا بھائی میلِ کرے واپارُ ۔۔8۔۔2۔۔	----	ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥
سورٹھِ مہلا[1] 1 ۔۔ | [1]محلا۔	----	ਸੋਰਠਿ ਮਹਲਾ ੧ ॥
جِنّھی ستِگُرُ سیوِیا پِیارے تِنّہ کے ساتھ ترے ۔۔	----	ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ ਕੇ ਸਾਥ ਤਰੇ ॥
تِنّھا ٹھاک ن پائیئَ پِیارے انّمرِت رسن ہرے ۔۔	----	ਤਿਨ੍ਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥
بُوڈے بھارے بھےَ بِنا پِیارے تارے ندرِ کرے ۔۔1۔۔	----	ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥
بھی تُوہےَ سالاہنا[1] پِیارے بھی تیری سالاہ[2] ۔۔ | [1]سالاحنا۔ [2]سالاح۔	----	ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥
وِنُّ بوہِتھ بھےَ ڈُبیئَ پِیارے کنّدھی پاءِ کہاہ ۔۔1۔۔ رہاءُ ۔۔	----	ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
سالاہی[1] سالاہنا[2] پِیارے دُوجا اورُ ن کوءِ ۔۔ | [1]سالاحی۔ [2]سالاحنا۔	----	ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥
میرے پرّبھ سالاہنِ[1] سے بھلے پِیارے سبدِ رتے رنّگُ ہوءِ ۔۔ | [1]سالاحنِ۔	----	ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥

تِس کی سنّگتِ جے ملےَ پِیارے رسُ لےَ تتُ وِلوءِ --2--	----	ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥
پتِ پروانا ساچ کا پِیارے نامُ سچا نِیسانڑ[1] -- | [1]نِیشانڑ-	----	ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥
آئِیا لِکھِ لےَ جاوݨا پِیارے ہُکمی[1] ہُکمُ[2] پچھانڑ -- | [1]حُکمی- [2]حُکمُ-	----	ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥
گُر بِنُ ہُکمُ[1] ن بُوجھیۓَ پِیارے ساچے ساچا تانڑ --3-- | [1]حُکمُ-	----	ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥
ہُکمےَ[1] انّدرِ نِمّیا پِیارے ہُکمےَ[2] اُدر مجھارِ -- | [1]حُکمےَ- [2]حُکمےَ-	----	ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥
ہُکمےَ[1] انّدرِ جنّمِیا پِیارے اُودھءُ سِر کےَ بھارِ -- | [1]حُکمےَ-	----	ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
گُرمُکھِ درگہ جانڑیۓَ پِیارے چلےَ کارج سارِ --4--	----	ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
ہُکمےَ[1] انّدرِ آئِیا پِیارے ہُکمے[2] جادو جاءِ -- | [1]حُکمےَ- [2]حُکمے-	----	ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
ہُکمے[1] بنّھِ چلائیۓَ پِیارے منمُکھِ لہےَ سجاءِ[2] -- | [1]حُکمے- [2]سزاءِ-	----	ਹੁਕਮੇ ਬੰਨਿ੍ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥

	ہُکمے[1] سبدِ پچھاݨیئےَ پِیارے	----	ਹੁਕਮੇ ਸਬਦਿ ਪਛਾਣੀਐ ਪਿਆਰੇ
حُکمے[1]۔	درگہ پَیدھا جاءِ --5--		ਦਰਗਹ ਪੈਧਾ ਜਾਇ ॥੫॥
	ہُکمے[1] گݨت گݨائیئےَ پِیارے	----	ਹੁਕਮੇ ਗਣਤ ਗਣਾਈਐ ਪਿਆਰੇ
حُکمے[1]۔ حُکمے[2]۔	ہُکمے[2] ہئُمےَ دوءِ --		ਹੁਕਮੇ ਹਉਮੈ ਦੋਇ ॥
	ہُکمے[1] بھوےَ بھوائیئےَ پِیارے	----	ਹੁਕਮੇ ਭਵੈ ਭਵਾਈਐ ਪਿਆਰੇ
حُکمے[1]۔	اوگݨِ مُٹھی روءِ --		ਅਵਗਣਿ ਮੁਠੀ ਰੋਇ ॥
	ہُکمُ[1] سِجاپےَ ساہ کا پِیارے	----	ਹੁਕਮੁ ਸਿਵਾਪੈ ਸਾਹ ਕਾ ਪਿਆਰੇ
حُکمُ[1]۔	سچُ ملےَ وڈِیائی ہوءِ --6--		ਸਚੁ ਮਿਲੈ ਵਡਿਆਈ ਹੋਇ ॥੬॥
	آکھݨِ ائُکھا آکھیئےَ پِیارے	----	ਆਖਣਿ ਅਉਖਾ ਆਖੀਐ ਪਿਆਰੇ
	کِءُ سُݨیئےَ سچُ ناءُ --		ਕਿਉ ਸੁਣੀਐ ਸਚੁ ਨਾਉ ॥
	جِنّہی سو سالاہِیا[1] پِیارے	----	ਜਿਨ੍ਹੀ ਸੋ ਸਾਲਾਹਿਆ ਪਿਆਰੇ
سالاحِیا[1]۔	ہءُ تِنّہ بلِہارےَ جاءُ --		ਹਉ ਤਿਨ੍ ਬਲਿਹਾਰੈ ਜਾਉ ॥
	ناءُ ملےَ سنّتوکھِیا پِیارے	----	ਨਾਉ ਮਿਲੈ ਸੰਤੋਖੀਆ ਪਿਆਰੇ
	ندری میلِ مِلاءُ --7--		ਨਦਰੀ ਮੇਲਿ ਮਿਲਾਉ ॥੭॥
	کائِیا کا گدُ جے تھیئےَ پِیارے	----	ਕਾਇਆ ਕਾਗਦੁ ਜੇ ਥੀਐ ਪਿਆਰੇ
	منُ مسواݨی دھارِ --		ਮਨੁ ਮਸਵਾਣੀ ਧਾਰਿ ॥
	للتا لیکھݨِ سچ کی پِیارے	----	ਲਲਤਾ ਲੇਖਣਿ ਸਚ ਕੀ ਪਿਆਰੇ
	ہرِ گُݨ لِکھہُ وِیچارِ --		ਹਰਿ ਗੁਣ ਲਿਖਹੁ ਵੀਚਾਰਿ ॥

دھنُ لیکھاری نانکاپِیارے ساچُ لکھےَ اُرِ دھارِ --8--3--	----	ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥
سورٹھِ مہلا[1] 1 پہِلا دُتُکی -- | [1]محلا-	----	ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥
تُو گُنّداتَو نِرملو بھائی نِرملُ نا منُ ہوءِ --	----	ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥
ہم اپرادھی نِرگُنّے بھائی تُجھ ہی تے گُنُ سوءِ --1--	----	ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥
میرے پ٘رِیتما تُو کرتا کرِ ویکھُ --	----	ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥
ہءُ پاپی پاکھنّڈِییا بھائی منِ تنِ نام وِسیکھُ -- رہاءُ --	----	ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥
بِکھُ مائِیا چِتُ موہِیا بھائی چتُرائی پتِ کھوءِ --	----	ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥
چِت مہِ ٹھاکُرُ سچِ وسےَ بھائی جے گُر گِیانُ سموءِ --2--	Page# [637]	ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥
رُوڑَو رُوڑَو آکھیِۓَ بھائی رُوڑَو لال چلُولُ --	----	ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥
جے منُ ہرِ سِءُ بَیراگیِۓَ بھائی درِ گھرِ ساچُ ابھُولُ --3--	----	ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥

پاتالی آکاسِ تُو بھائی گھرِ گھرِ تُو گُنڑ گِیانُ --	----	ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥
گُر ملِۓَ سُکھُ پائِیا بھائی چُوکا منہُ گُمانُ --4--	----	ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪॥
جلِ ملِ کائِیا ماجیۓَ بھائی بھی مَیلا تنُ ہوءِ --	----	ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥
گِیانِ مہا رسِ نائیۓَ بھائی منُ تنُ نِرملُ ہوءِ --5--	----	ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥
دیوی دیوا پُوجیۓَ بھائی کِیا ماگءُ کِیا دیہِ --	----	ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥
پاہنڑُ نیرِ پکھالیۓَ بھائی جل مہِ بُڈہِ تیہِ --6--	----	ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ ॥੬॥
گُر بِنُ الکھُ ن لکھیۓَ بھائی جگُ بُوڈے پتِ کھوءِ --	----	ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥
میرے ٹھاکُر ہاتھِ وڈائِیا بھائی جے بھاوے تے دےءِ --7--	----	ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥
بئِیئرِ بولے میٹھُلی بھائی ساچُ کہے پِر بھاءِ --	----	ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥

بِرہےَ بیدھی سچِ وسی بھائی ادھِک رہی ہرِ ناءِ --8--	----	ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮॥
سبھُ کو آکھےَ آپݨا بھائی گُر تے بُجھےَ سُجانُ --	----	ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥
جو بِیدھے سے اُوبرے بھائی سبدُ سچا نِیسانُ[1] --9-- | [1]نِیشانُ-	----	ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥
اِیدھنُ ادھِک سکیلیۓَ بھائی پاوکُ رنّچک پاءِ --	----	ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥
کھِنُ پلُ نامُ رِدےَ وسےَ بھائی نانک مِلݨُ سُبھاءِ --10--4--	----	ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੦॥੪॥
سورٹھِ مہلا[1] 3 گھرُ 1 تِتُکی | [1]محلا-	----	ਸੋਰਠਿ ਮਹਲਾ ੩ ਘਰੁ ੧ ਤਿਤੁਕੀ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
بھگتا دی سدا تُو رکھدا ہرِ جیءُ دھُرِ تُو رکھدا آئِیا --	----	ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥
پّرہِلاد جن تُدھُ راکھِ لئے ہرِ جیءُ ہرݨاکھسُ مارِ پچائِیا --	----	ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥
گُرمُکھا نو پرتیتِ ہےَ ہرِ جیءُ منمُکھ بھرمِ بھُلائِیا --1--	----	ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥
ہرِ جی ایہ تیری وڈِیائی --	----	ਹਰਿ ਜੀ ਏਹ ਤੇਰੀ ਵਡਿਆਈ ॥

بھگتا کی پیج رکھُ تُو سُیامی بھگت تیری سرنٔائی -- رہاءُ --	----	ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥
بھگتا نوُ جمُ جوہِ ن ساکےَ کالُ ن نیڑےَ جائی --	----	ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥
کیول رام نامُ منِ وسِیا نامے ہی مُکتِ پائی --	----	ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥
رِدھِ سِدھِ سبھ بھگتا چرݨی لاگی گُر کےَ سہجِ سُبھائی --2--	----	ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥
منمُکھا نوُ پرتیتِ ن آوی انّترِ لوبھ سُیاءُ --	----	ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥
گُرمُکھِ ہِردےَ سبدُ ن بھیدِئو ہرِ نامِ ن لاگا بھاءُ --	----	ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥
کوُڑ کپٹ پاجُ لہِ جاسی منمُکھ پھیِکا الاءُ --3--	----	ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥
بھگتا وِچِ آپِ ورتدا پّربھ جی بھگتی ہوُ تُو جاتا --	----	ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥
مائِیا موہ سبھ لوک ہےَ تیری تُو ایکو پُرکھُ بِدھاتا --	----	ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥

ہئُمےَ مارِ منسا منہِ سمانْی
گُر کے سبدِ پچھاتا --4--

ਹਉਮੈ ਮਾਰਿ ਮਨਸਾ ਮਨਹਿ ਸਮਾਣੀ
ਗੁਰ ਕੈ ਸਬਦਿ ਪਛਾਤਾ ॥੪॥

اچِنّت کنّم کرہِ پرّبھ تِن کے
جِن ہرِ کا نامُ پیارا --
Page# [638]
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ
ਜਿਨ ਹਰਿ ਕਾ ਨਾਮੁ ਪਿਆਰਾ ॥

گُر پرسادِ سدا منِ وسِیا
سبھِ کاج سوارݨہارا --

ਗੁਰ ਪਰਸਾਦਿ ਸਦਾ ਮਨਿ ਵਸਿਆ
ਸਭਿ ਕਾਜ ਸਵਾਰਣਹਾਰਾ ॥

اوِنا کی رِیس کرے سُ وِگُچےَ
جِن ہرِ پرّبھُ ہےَ رکھوارا --5--

ਓਨਾ ਕੀ ਰੀਸ ਕਰੇ ਸੁ ਵਿਗੁਚੈ
ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥

بِنُ ستِگُر سیوے کِنےَ ن پائِیا
منمُکھِ بھئُکِ مُۓ بِللائی --

ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ
ਮਨਮੁਖਿ ਭਉਕਿ ਮੁਏ ਬਿਲਲਾਈ ॥

آوہِ جاوہِ ٹھئُر ن پاوہِ
دُکھ مہِ دُکھِ سمائی --

ਆਵਹਿ ਜਾਵਹਿ ਠਉਰ ਨ ਪਾਵਹਿ
ਦੁਖ ਮਹਿ ਦੁਖਿ ਸਮਾਈ ॥

گُرمُکھِ ہووےَ سُ انّمرِتُ پِیوےَ
سہجے ساچِ سمائی --6--

ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ
ਸਹਜੇ ਸਾਚਿ ਸਮਾਈ ॥੬॥

بِنُ ستِگُر سیوے جنمُ ن چھوڑےَ
جے انیک کرم کرےَ ادھِکائی --

ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ
ਜੇ ਅਨੇਕ ਕਰਮ ਕਰੈ ਅਧਿਕਾਈ ॥

وید پڑہِ تےَ واد وکھاݨہِ
بِنُ ہرِ پتِ گوائی --

ਵੇਦ ਪੜਹਿ ਤੈ ਵਾਦ ਵਖਾਣਹਿ
ਬਿਨੁ ਹਰਿ ਪਤਿ ਗਵਾਈ ॥

سچا ستِگُرُ ساچی جِسُ بانٹی بھجِ چھوٹہِ گُر سرنٹائی --7--	----	ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥
جِن ہرِ منِ وسِیا سے درِ ساچے درِ ساچےَ سچِیارا --	----	ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥
اونا دی سوبھا جُگِ جُگِ ہوئی کوءِ ن میٹنٹہارا --	----	ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥
نانکؑ تِن کےَ سد بلِہارےَ جِن ہرِ راکھِیا اُرِ دھارا --8--1--	----	ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥
سورٹھِ مہلا[1] 3 دُتُکؑ ی -- | [1]محلا-	----	ਸੋਰਠਿ ਮਹਲਾ ੩ ਦੁਤੁਕੀ ॥
نِگُنٹیا نو آپے بکھسِ[1] لئے بھائی ستِگُر کی سیوا لاءِ -- | [1]بخشِ-	----	ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥
ستِگُر کی سیوا اُوتم ہےَ بھائی رام نامِ چِتُ لاءِ --1--	----	ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥
ہرِ جیءُ آپے بکھسِ[1] مِلاءِ -- | [1]بخشِ-	----	ਹਰਿ ਜੀਉ ਆਪੇ ਬਖਸਿ ਮਿਲਾਇ ॥
گُنٹہین ہم اپرادھی بھائی پُورےَ ستِگُرِ لئے رلاءِ -- رہاءُ --	----	ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥
کئُٹ کئُٹ اپرادھی بکھسِئنُ[1] پِیارے ساچےَ سبدِ وِیچارِ -- | [1]بخشِئنُ-	----	ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥

ਭਉਜਲੁ ਪਾਰਿ ਉਤਾਰਿਅਨੁ ਭਾਈ
ਸਤਿਗੁਰ ਬੇੜੈ ਚਾੜਿ ॥੨॥

بھئُجل پارِ اُتارِئنُ بھائی
ستِگُر بیڑے چاڑِ --2--

ਮਨੂਰੈ ਤੇ ਕੰਚਨ ਭਏ ਭਾਈ
ਗੁਰੁ ਪਾਰਸੁ ਮੇਲਿ ਮਿਲਾਇ ॥

منُورے تے کنّچن بھۓ بھائی
گُرُ پارسُ میلِ مِلاءِ --

ਆਪੁ ਛੋਡਿ ਨਾਉ ਮਨਿ ਵਸਿਆ ਭਾਈ
ਜੋਤੀ ਜੋਤਿ ਮਿਲਾਇ ॥੩॥

آپُ چھوڈِ ناءُ منِ وسِیا بھائی
جوتی جوتِ مِلاءِ --3--

ਹਉ ਵਾਰੀ ਹਉ ਵਾਰਣੈ ਭਾਈ
ਸਤਿਗੁਰ ਕਉ ਸਦ ਬਲਿਹਾਰੈ ਜਾਉ ॥

ہءُ واری ہءُ وارنٹے بھائی
ستِگُر کءُ سد بلِہارے جاءُ --

ਨਾਮੁ ਨਿਧਾਨੁ ਜਿਨਿ ਦਿਤਾ ਭਾਈ
ਗੁਰਮਤਿ ਸਹਜਿ ਸਮਾਉ ॥੪॥

نامُ ندھانُ جِنِ دِتا بھائی
گُرمتِ سہجِ سماءُ --4--

ਗੁਰ ਬਿਨੁ ਸਹਜੁ ਨ ਊਪਜੈ ਭਾਈ
ਪੂਛਹੁ ਗਿਆਨੀਆ ਜਾਇ ॥

گُر بِنُ سہجُ ن اُوپجے بھائی
پُوچھہُ گِیانِیا جاءِ --

ਸਤਿਗੁਰ ਕੀ ਸੇਵਾ ਸਦਾ ਕਰਿ ਭਾਈ
ਵਿਚਹੁ ਆਪੁ ਗਵਾਇ ॥੫॥

ستِگُر کی سیوا سدا کرِ بھائی
وِچہُ آپُ گواءِ --5--

ਗੁਰਮਤੀ ਭਉ ਊਪਜੈ ਭਾਈ
ਭਉ ਕਰਣੀ ਸਚੁ ਸਾਰੁ ॥

گُرمتی بھءُ اُوپجے بھائی
بھءُ کرنٹی سچُ سارُ --

ਪ੍ਰੇਮ ਪਦਾਰਥੁ ਪਾਈਐ ਭਾਈ
ਸਚੁ ਨਾਮੁ ਆਧਾਰੁ ॥੬॥

پریم پدارتھُ پائیئے بھائی
سچُ نامُ آدھارُ --6--

جو سَتِگُرُ سیوہِ آپٹا بھائی تِن کے ہءُ لاگءُ پاءِ --	----	ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥
جنمُ سواری آپٹا بھائی کُلُ بھی لئی بکھساءِ[1] --7-- | [1]بخشاءِ-	----	ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥
سچُ باݨی سچُ سبدُ ہے بھائی گُر کِرپا تے ہوءِ --	----	ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥
نانکُ نامُ ہرِ منِ وسے بھائی تِسُ بِگھنُ ن لاگے کوءِ --8--2--	----	ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥
سورٹھِ مہلا[1] 3 -- | [1]محلا-	----	ਸੋਰਠਿ ਮਹਲਾ ੩ ॥
ہرِ جیءُ سبدے جاپدا بھائی پُورے بھاگِ مِلاءِ --	Page# [639]	ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥
سدا سُکھُ سوہاگݨی بھائی اندِنُ رتِیا رنّگُ لاءِ --1--	----	ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥
ہرِ جی تُو آپے رنّگُ چڑاءِ --	----	ਹਰਿ ਜੀ ਤੂ ਆਪੇ ਰੰਗੁ ਚੜਾਇ ॥
گاوہُ گاوہُ رنّگِ راتِہو بھائی ہرِ سیتی رنّگُ لاءِ -- رہاءُ --	----	ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥
گُر کی کار کماوݨی بھائی آپُ چھوڈِ چِتُ لاءِ --	----	ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥

ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ
ਹਰਿ ਆਪਿ ਵਸੈ ਮਨਿ ਆਇ ॥੨॥

سدا سہجُ پھِرِ دُکھُ ن لگئی بھائی
ہرِ آپِ وسےَ منِ آءِ --2--

ਪਿਰ ਕਾ ਹੁਕਮੁ ਨ ਜਾਣਈ ਭਾਈ
ਸਾ ਕੁਲਖਣੀ ਕੁਨਾਰਿ ॥

پِر کا ہُکمُ[1] ن جانڑئی بھائی
سا کُلکھنڑی کُنارِ -- | [1]حُکم-

ਮਨਹਠਿ ਕਾਰ ਕਮਾਵਣੀ ਭਾਈ
ਵਿਣੁ ਨਾਵੈ ਕੂੜਿਆਰਿ ॥੩॥

منہٹھِ کار کماونڑی بھائی
وِنڑُ ناوےَ کوُڑِیارِ --3--

ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ
ਭਾਇ ਸਚੈ ਬੈਰਾਗੁ ॥

سے گاوہِ جِن مستکِ بھاگُ ہےَ بھائی
بھاءِ سچےَ بیَراگُ --

ਅਨਦਿਨੁ ਰਾਤੇ ਗੁਣ ਰਵਹਿ ਭਾਈ
ਨਿਰਭਉ ਗੁਰ ਲਿਵ ਲਾਗੁ ॥੪॥

اندِنُ راتے گُنڑ روہِ بھائی
نِربھءُ گُر لِو لاگُ --4--

ਸਭਨਾ ਮਾਰਿ ਜੀਵਾਲਦਾ ਭਾਈ
ਸੋ ਸੇਵਹੁ ਦਿਨੁ ਰਾਤਿ ॥

سبھنا مارِ جِیوالدا بھائی
سو سیوہُ دِنُ راتِ --

ਸੋ ਕਿਉ ਮਨਹੁ ਵਿਸਾਰੀਐ ਭਾਈ
ਜਿਸ ਦੀ ਵਡੀ ਹੈ ਦਾਤਿ ॥੫॥

سو کِءُ منہُ وِسارِیےَ بھائی
جِس دی وڈی ہےَ داتِ --5--

ਮਨਮੁਖਿ ਮੈਲੀ ਡੁੰਮਣੀ ਭਾਈ
ਦਰਗਹ ਨਾਹੀ ਥਾਉ ॥

منمُکھِ مَیلی ڈُمّنڑی بھائی
درگہ ناہی تھاءُ --

ਗੁਰਮੁਖਿ ਹੋਵੈ ਤ ਗੁਣ ਰਵੈ ਭਾਈ
ਮਿਲਿ ਪ੍ਰੀਤਮ ਸਾਚਿ ਸਮਾਉ ॥੬॥

گُرمُکھِ ہووےَ ت گُنڑ روےَ بھائی
مِلِ پ٘رِیتم ساچِ سماءُ --6--

ایتُ جنمِ ہرِ ن چیتِئو بھائی کِیا مُہُ دیسی جاءِ --	----	ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥
کِڑی پوںدی مُہائِئونُ بھائی بِکھِیا نو لوبھاءِ --7--	----	ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥
نامُ سمالہِ سُکھِ وسہِ بھائی سدا سُکھُ سانْتِ سرِیر --	----	ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥
نانک نامُ سمالِ تُو بھائی اپرّنپر گُنی گہیر --8--3--	----	ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥
سورٹھِ مہلا[1] 5 گھرُ 1 اسٹپدِیا | [1]محلا-	----	ਸੋਰਠਿ ਮਹਲਾ ੫ ਘਰੁ ੧ ਅਸਟਪਦੀਆ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
سبھُ جگُ جِنہِ اُپائِیا بھائی کرنْ کارنْ سمرتھُ --	----	ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
جیءُ پِنّڈُ جِنِ ساجِیا بھائی دے کرِ اپنْی وتھُ --	----	ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥
کِنِ کہیِئے کِءُ دیکھیِئے بھائی کرتا ایکُ اکتھُ --	----	ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥
گُرُ گووِنّدُ سلاہیِئے[1] بھائی جِس تے جاپے تتھُ --1-- | [1]سلاحیئے-	----	ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥
میرے من جپیِئے ہرِ بھگونّتا --	----	ਮੇਰੇ ਮਨ ਜਪੀਐ ਹਰਿ ਭਗਵੰਤਾ ॥

نامُ دانُ دےءِ جن اپنے دُوکھ دردا کا ہنّتا -- رہاءُ --	----	ਨਾਮੁ ਦਾਨੁ ਦੇਇ ਜਨ ਅਪਨੇ ਦੂਖ ਦਰਦਾ ਕਾ ਹੰਤਾ ॥ ਰਹਾਉ ॥
جا کےَ گھرِ سبھُ کِچھُ ہے بھائی نءُ نِدھِ بھرے بھنڈار --	----	ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥
تِس کی کِیمتِ[1] نا پوےَ بھائی اُوچا اگم اپار -- | [1]قیمتِ-	----	ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥
جیء جنّت پرّتِپالدا بھائی نِت نِت کردا سار --	----	ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥
ستِگُرُ پُورا بھیٹِیۓَ بھائی سبدِ مِلاوݨہار --2--	----	ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
سچے چرݨ سریوِیئہِ بھائی بھرّمُ بھءُ ہووےَ ناسُ --	----	ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥
مِلِ سنّت سبھا منُ مانْجِیۓَ بھائی ہرِ کےَ نامِ نِواسُ --	----	ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥
مِٹےَ اندھیرا اگِیانتا بھائی کمل ہووےَ پرگاسُ --	----	ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥
گُر بچنی سُکھُ اُوپجےَ بھائی سبھِ پھل ستِگُر پاسِ --3--	----	ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥

میرا تیرا چھوڈِۓ بھائی ہوئیۓ سبھ کی دھُورِ --	----	ਮੇਰਾ ਤੇਰਾ ਛੋਡਿਐ ਭਾਈ ਹੋਈਐ ਸਭ ਕੀ ਧੂਰਿ ॥
گھٹِ گھٹِ بّرہمُ پسارِیا بھائی پیکھے سُنّے ہجُورِ[1] -- | [1]حضُورِ-	Page# [640]	ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥
جِتُ دِنِ وِسرے پاربّرہمُ بھائی تِتُ دِنِ مرِیۓ جھُورِ --	----	ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥
کرن کراون سمرتھو بھائی سرب کلا بھرپُورِ --4--	----	ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥
پّریم پدارتھُ نامُ ہے بھائی مائِیا موہ بِناسُ --	----	ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥
تِسُ بھاوے تا میلِ لئے بھائی ہِردے نام نِواسُ --	----	ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥
گُرمُکھِ کملُ پّرگاسیۓ بھائی رِدے ہووے پرگاسُ --	----	ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥
پّرگٹُ بھئِیا پرتاپُ پّربھ بھائی مئُلِیا دھرتِ اکاسُ --5--	----	ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥
گُرِ پُورے سنّتوکھِیا بھائی اہِنِس لاگا بھاءُ --	----	ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥

رسنا رامُ روے سدا بھائی
ساچا سادُ سُیاءُ ۔۔

ਰਸਨਾ ਰਾਮੁ ਰਵੈ ਸਦਾ ਭਾਈ
ਸਾਚਾ ਸਾਦੁ ਸੁਆਉ ॥

کرنی سُݨِ سُݨِ جیوِیا بھائی
نِہچلُ پائِیا تھاءُ ۔۔

ਕਰਨੀ ਸੁਣਿ ਸੁਣਿ ਜੀਵਿਆ ਭਾਈ
ਨਿਹਚਲੁ ਪਾਇਆ ਥਾਉ ॥

جِسُ پرتیِتِ ن آوئی بھائی
سو جِیئڑا جلِ جاءُ ۔۔6۔۔

ਜਿਸੁ ਪਰਤੀਤਿ ਨ ਆਵਈ ਭਾਈ
ਸੋ ਜੀਅੜਾ ਜਲਿ ਜਾਉ ॥੬॥

بہُ گُݨ میرے ساہبے[1] بھائی
ہءُ تِس کے بلِ جاءُ ۔۔ | [1]صاحبے۔

ਬਹੁ ਗੁਣ ਮੇਰੇ ਸਾਹਿਬੈ ਭਾਈ
ਹਉ ਤਿਸ ਕੈ ਬਲਿ ਜਾਉ ॥

اوہُ نِرگُݨیِارے پالدا بھائی
دےءِ نِتھاوے تھاءُ ۔۔

ਓਹੁ ਨਿਰਗੁਣੀਆਰੇ ਪਾਲਦਾ ਭਾਈ
ਦੇਇ ਨਿਥਾਵੇ ਥਾਉ ॥

رِجکُ[1] سنّباہے ساسِ ساسِ بھائی
گُوڑا جا کا ناءُ ۔۔ | [1]رِزق۔

ਰਿਜਕੁ ਸੰਬਾਹੇ ਸਾਸਿ ਸਾਸਿ ਭਾਈ
ਗੂੜਾ ਜਾ ਕਾ ਨਾਉ ॥

جِسُ گُرُ ساچا بھیٹیئے بھائی
پُورا تِس کرماءُ ۔۔7۔۔

ਜਿਸੁ ਗੁਰੁ ਸਾਚਾ ਭੇਟੀਐ ਭਾਈ
ਪੂਰਾ ਤਿਸੁ ਕਰਮਾਉ ॥੭॥

تِسُ بِنُ گھڑی ن جیوِیئے بھائی
سرب کلا بھرپُورِ ۔۔

ਤਿਸੁ ਬਿਨੁ ਘੜੀ ਨ ਜੀਵੀਐ ਭਾਈ
ਸਰਬ ਕਲਾ ਭਰਪੂਰਿ ॥

ساسِ گِراسِ ن وِسرے بھائی
پیکھءُ سدا ہجُورِ[1] ۔۔ | [1]حضورِ۔

ਸਾਸਿ ਗਿਰਾਸਿ ਨ ਵਿਸਰੈ ਭਾਈ
ਪੇਖਉ ਸਦਾ ਹਜੂਰਿ ॥

سادھُو سنّگِ مِلائِیا بھائی	ਸਾਧੂ ਸੰਗਿ ਮਿਲਾਇਆ ਭਾਈ
سرب رہِیا بھرپُورِ --	ਸਰਬ ਰਹਿਆ ਭਰਪੂਰਿ ॥
جِنا پّرِیتِ ن لگِیا بھائی	ਜਿਨਾ ਪ੍ਰੀਤਿ ਨ ਲਗੀਆ ਭਾਈ
سے نِت نِت مردے جھُورِ --8--	ਸੇ ਨਿਤ ਨਿਤ ਮਰਦੇ ਝੂਰਿ ॥੮॥
انّچلِ لاءِ ترائِیا بھائی	ਅੰਚਲਿ ਲਾਇ ਤਰਾਇਆ ਭਾਈ
بھئُجلُ دُکھُ سنّسارُ --	ਭਉਜਲੁ ਦੁਖੁ ਸੰਸਾਰੁ ॥
کرِ کِرپا ندرِ نِہالیا بھائی	ਕਰਿ ਕਿਰਪਾ ਨਦਰਿ ਨਿਹਾਲਿਆ ਭਾਈ
کِیتوُنُ انّگُ اپارُ --	ਕੀਤੋਨੁ ਅੰਗੁ ਅਪਾਰੁ ॥
منُ تنُ سِیتلُ ہوئِیا بھائی	ਮਨੁ ਤਨੁ ਸੀਤਲੁ ਹੋਇਆ ਭਾਈ
بھوجنُ نام ادھارُ --	ਭੋਜਨੁ ਨਾਮ ਅਧਾਰੁ ॥
نانک تِسُ سرݨاگتی بھائی	ਨਾਨਕ ਤਿਸੁ ਸਰਣਾਗਤੀ ਭਾਈ
جِ کِلبِکھ کاٹݨہارُ --9--1--	ਜਿ ਕਿਲਬਿਖ ਕਾਟਣਹਾਰੁ ॥੯॥੧॥
سورٹھِ مہلا[1] 5 -- | [1]محلا-	ਸੋਰਠਿ ਮਹਲਾ ੫ ॥
مات گربھ دُکھ ساگروِ پیارے	ਮਾਤ ਗਰਭ ਦੁਖ ਸਾਗਰੋ ਪਿਆਰੇ
تہ اپݨا نامُ جپائِیا --	ਤਹ ਅਪਣਾ ਨਾਮੁ ਜਪਾਇਆ ॥
باہرِ کاڈھِ بِکھُ پسرِییا پِیارے	ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ
مائِیا موہُ ودھائِیا --	ਮਾਇਆ ਮੋਹੁ ਵਧਾਇਆ ॥
جِس نو کِیتو کرمُ آپِ پیارے	ਜਿਸ ਨੋ ਕੀਤੋ ਕਰਮੁ ਆਪਿ ਪਿਆਰੇ
تِسُ پُورا گُروُ مِلائِیا --	ਤਿਸੁ ਪੂਰਾ ਗੁਰੂ ਮਿਲਾਇਆ ॥

سو آرادھے ساسِ ساسِ پیارے رام نام لِو لائِیا --1--	----	ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥
مَنِ تَنِ تیری ٹیک ہےَ پیارے مَنِ تَنِ تیری ٹیک --	----	ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥
تُدھُ بِنُ اورُ ن کرنہارُ پیارے انّترجامی ایک -- رہاءُ --	----	ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥
کوٹِ جنم بھ٘رمِ آئِیا پیارے انِک جونِ دُکھُ پاءِ --	----	ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥
ساچا ساہِبُ[1] وِسرِیا پیارے بہُتی ملےَ سجاءِ[2] -- | [1]صاحِبُ- [2]سزاءِ-	----	ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥
جِن بھیٹےَ پوُرا ستِگُروُ پیارے سے لاگے ساچےَ ناءِ --	----	ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥
تِنا پِچھےَ چھُٹیِئےَ پیارے جو ساچی سرݨاءِ --2--	----	ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥
مِٹھا کرِ کےَ کھائِیا پیارے تِنِ تنِ کیِتا روگُ --	Page# [641]	ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥
کئُڑا ہوءِ پتِسٹِیا پیارے تِس تے اُپجِیا سوگُ --	----	ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥

بھوگ بھُنّچاءِ بھُلائِئنُ پِیارے اُترےَ نہی وِجوگُ ـ ـ	-----	ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥
جو گُر میلِ اُدھارِیا پِیارے تِن دھُرے پئِیا سنّجوگُ ـ ـ3ـ ـ	-----	ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥
مائِیا لالچِ اٹِیا پِیارے چِتِ ن آوہِ مُولِ ـ ـ	-----	ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥
جِن تُو وِسرہِ پاربرّہم سُیامی سے تن ہوئے دھُوڑِ ـ ـ	-----	ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥
بِللاٹ کرہِ بہُتیرِیا پِیارے اُترےَ ناہی سُولُ ـ ـ	-----	ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥
جو گُر میلِ سوارِیا پِیارے تِن کا رہِیا مُولُ ـ ـ4ـ ـ	-----	ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥
ساکت سنّگُ ن کیِجئی پِیارے جے کا پارِ وساءِ ـ ـ	-----	ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥
جِسُ ملِۓ ہرِ وِسرےَ پِیارے سو[1] مُہِ کالےَ اُٹھِ جاءِ ـ ـ | [1]سو ـ	-----	ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥
منمُکھِ ڈھوئی نہ ملےَ پِیارے درگہ ملےَ سجاءِ[1] ـ ـ | [1]سزاءِ ـ	-----	ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥

جو گُر میلِ سوارِیا پِیارے تِنا پُوری پاءِ --5--	----	ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥
سنّجم سہس سِیاݨپا پِیارے اِک ن چلی نالِ --	----	ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥
جو بیمُکھ گوبِنّد تے پِیارے تِن کُلِ لاگے گالِ --	----	ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥
ہودی وستُ ن جاتِیا پِیارے کُوڑُ ن چلی نالِ --	----	ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥
ستِگُرُ جِنا مِلائِئونُ پِیارے ساچا نامُ سمالِ --6--	----	ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥
ستُ سنّتوکھُ گِیانُ دھِیانُ پِیارے جِس نو ندرِ کرے --	----	ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥
اندِنُ کِیرتنُ گُݨ روَے پِیارے انّمرِتِ پُور بھرے --	----	ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥
دُکھ ساگرُ تِن لنّگھِیا پِیارے بھوجلُ پارِ پرے --	----	ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥
جِسُ بھاوے تِسُ میلِ لَیہِ پِیارے سیئی سدا کھرے --7--	----	ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥

سنمّرتھ پُرکھُ دئِیال دے ءُپِیارے بھگتا تِس کا تانُٹ --	----	ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥
تِسُ سرنائی ڈھِ پۓپِیارے جِ انّترجامی جانُٹ --	----	ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥
ہلتُ پلتُ سوارِیاپِیارے مستکِ سچُ نِیسانُٹ[1] -- | [1]نِیشانُٹ-	----	ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥
سو پرّبھُ کدے ن وِیسرےَپِیارے نانک سد کُربانُٹ[1] --8--2-- | [1]قُربانُٹ-	----	ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥
سورٹھِ مہلا[1] 5 گھرُ 2 اسٹپدِیا | [1]محلا-	----	ਸੋਰਠਿ ਮਹਲਾ ੫ ਘਰੁ ੨ ਅਸਟਪਦੀਆ
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
پاٹھُ پڑِئو ارُ بیدُ بیچارِئو نِولِ بھُئںّگم سادھے --	----	ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
پنّچ جنا سِءُ سنّگُ ن چھُٹکِئو ادھِک اہنّبُدھِ بادھے --1--	----	ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥
پِیارے اِن بِدھِ مِلنُٹ ن جائی مےَ کیۓ کرم انیکا --	----	ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ہارِ پرِئو سُیامی کےَ دُیارےَ دِجےَ بُدھِ بِبیکا -- رہاءُ --	----	ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥

مونِ بھِئو کرپاتی رہِئو نگن پھرِئو بن ماہی --	----	ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
تٹ تیرتھ سبھ دھرتی بھّرمِئو دُبِدھا چھُٹکےَ ناہی --2--	----	ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥
من کامنا تیرتھ جاءِ بسِئو سِرِ کروت دھرائے --	----	ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
من کی مَیلُ ن اُترےَ اِہ بِدھِ جے لکھ جتن کرائے --3--	Page# [642]	ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥
کِنک کامِنی ہَیور گیَور بہُ بِدھِ دانُ داتارا --	----	ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥
انّن بسترّ بھُومِ بہُ ارپے نہ ملِیئےَ ہرِ دُیارا --4--	----	ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥
پُوجا ارچا بنّدن ڈنّڈئُت کھٹُ کرما رتُ رہتا --	----	ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥
ہءُ ہءُ کرت بنّدھن مہِ پرِیا نہ ملِیئےَ اِہ جُگتا --5--	----	ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥
جوگ سِدھ آسنڑ چئُراسِیہ اے بھی کرِ کرِ رہِیا --	----	ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥

وڈی آرجا پھِر پھِر جنمےَ ہرِ سِءُ سنّگُ ن گہِیا --6--	----	ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥
راج لیِلا راجن کی رچنا کرِیا ہُکمُ[1] اپھارا -- | [1]حُکم-	----	ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥
سیج سوہنی چنّدنُ چویا نرک گھور کا دُیارا --7--	----	ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥
ہرِ کیِرتِ سادھسنّگتِ ہےَ سِرِ کرمن کےَ کرما --	----	ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥
کہُ نانک تِسُ بھئِئو پراپتِ جِسُ پُرب لِکھے کا لہنا --8--	----	ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥
تیرو سیوکُ اِہ رنّگِ ماتا --	----	ਤੇਰੋ ਸੇਵਕੁ ਇਹ ਰੰਗਿ ਮਾਤਾ ॥
بھئِئو کرِپالُ دِین دُکھ بھنّجنُ ہرِ ہرِ کیِرتنِ اِہُ منُ راتا -- رہاءُ دُوجا --1--3--	----	ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥
راگُ سورٹھِ وار مہلے[1] 4 ک ی | [1]محلے-	----	ਰਾਗੁ ਸੋਰਠਿ ਵਾਰ ਮਹਲੇ ੪ ਕੀ
ੴ ستِگر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سلوکُ م: 1 --	----	ਸਲੋਕੁ ਮਃ ੧ ॥
سورٹھِ سدا سُہاونْی جے سچا منِ ہوءِ --	----	ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

دنّدی مَیلُ ن کتُ منِ جِبھےَ سچا سوءِ --	----	ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥
سسُرےَ پئیئےَ بھےَ وسی ستِگُرُ سیوِ نِسنّگ --	----	ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥
پرہرِ کپڑُ جے پِر ملےَ کھُسی[1] راوےَ پِرُ سنّگِ -- | [1]خُشی-	----	ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥
سدا سِیگاری ناءُ منِ کدے ن مَیلُ پتنّگُ --	----	ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥
دیور جیٹھ مُئے دُکھِ سسُو کا ڈرُ کِسُ --	----	ਦੇਵਰ ਜੇਠ ਮੁਏ ਦੁਖਿ ਸਸੁ ਕਾ ਡਰੁ ਕਿਸੁ ॥
جے پِر بھاوےَ نانکا کرم منٹی سبھُ سچُ --1--	----	ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥
م: 4 --	----	ਮਃ ੪ ॥
سورٹھِ تامِ سُہاوٹی جا ہرِ نامُ ڈھنڈھولے --	----	ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥
گُر پُرکھُ مناوےَ آپٹا گُرمتی ہرِ ہرِ بولے --	----	ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
ہرِ پرّیمِ کسائی دِنسُ راتِ ہرِ رتی ہرِ رنّگِ چولے --	----	ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥

ہرِ جَیسا پُرکھُ ن لبھئی سبھُ دیکھِیا جگتُ مےَ ٹوٗلے --	ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
گُرِ ستِگُرِ نامُ دِڑ‍ّڑائِیا منُ انت ن کاہوُ ڈوٗلے --	ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
جنُ نانکُ ہرِ کا داسُ ہےَ گُر ستِگُر کے گوٗل گوٗلے --2--	ਜਨੁ ਨਾਨਕ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥੨॥
پئُڑی --	ਪਉੜੀ ॥
توٗ آپے سِسٹِ کرتا سِرجنْہارِیا --	ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥
تُدھُ آپے کھیلُ رچاءِ تُدھُ آپِ سوارِیا --	ਤੁਧੁ ਆਪੇ ਖੇਲੁ ਰਚਾਇ ਤੁਧੁ ਆਪਿ ਸਵਾਰਿਆ ॥
داتا کرتا آپِ آپِ بھوگنْہارِیا --	ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥
سبھُ تیرا سبدُ ورتےَ اُپاونْہارِیا --	ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥
ہءُ گُرمُکھِ سدا سلاہی[1] گُرکءُ وارِیا --1-- | [1]سلاحی۔	ਹਉ ਗੁਰਮੁਖਿ ਸਦਾ ਸਲਾਹੀ ਗੁਰ ਕਉ ਵਾਰਿਆ ॥੧॥
سلوکُ م: 3 --	ਸਲੋਕੁ ਮਃ ੩ ॥

Page# [643]

ہئُمےَ جلتے جلِ مُۓ بھ٘رمِ آۓ دوُجےَ بھاءِ --		ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥
پوُرےَ ستِگُرِ راکھِ لیِۓ آپنھےَ پنّنےَ پاءِ --	----	ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥
اِہُ جگُ جلتا ندری آئِیا گُر کےَ سبدِ سُبھاءِ --	----	ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥
سبدِ رتے سے سیِتل بھۓ نانک سچُ کماءِ --1--	----	ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥
م:3 --	----	ਮਃ ੩ ॥
سپھلِئو ستِگُرُ سیوِیا دھنّنُ جنمُ پروانھُ --	----	ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥
جِنا ستِگُرُ جیِودِیا مُئِیا ن وِسرےَ سیئیِ پُرکھ سُجانھ --	----	ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥
کُلُ اُدھارے آپنھا سو جنُ ہوۄےَ پروانھُ --	----	ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥
گُرمُکھِ مُۓ جیِودے پروانھُ ہہِ منمُکھ جنمِ مراہِ --	----	ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥
نانک مُۓ ن آکھیِئہِ جِ گُر کےَ سبدِ سماہِ --2--	----	ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥

پئڑی --	----	ਪਉੜੀ ॥
ہرِ پُرکھُ نِرنّجنُ سیوِ ہرِ نامُ دھِیائیۓ --	----	ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥
ستسنّگتِ سادھُو لگِ ہرِ نامِ سمائیۓ --	----	ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥
ہرِ تیری وڈی کار مےَ مُورکھ لائیۓ --	----	ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥
ہءُ گولا لالا تُدھُ مےَ ہُکمُ[1] پھُرمائیۓ[2] -- | [1]حُکمُ- [2]فُرمائیۓ-	----	ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥
ہءُ گُرمُکھِ کار کماوا جِ گُرِ سمجھائیۓ --2--	----	ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥
سلوکُ م: 3 --	----	ਸਲੋਕੁ ਮਃ ੩ ॥
پُورب لِکھِیا کماوݨا جِ کرتےَ آپِ لِکھِیاسُ --	----	ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
موہ ٹھگئُلی پائیئنُ وِسرِیا گُݨتاسُ --	----	ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥
متُ جاݨہُ جگُ جِیودا دُوجےَ بھاءِ مُئِیاسُ --	----	ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥

جنی گُرمُکھِ نامُ ن چیتِئو سے بہنِ ن مِلنی پاسِ --	----	ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥
دُکھُ لاگا بہُ اتِ گھنٹا پُتُ کلتُ ن ساتھِ کوئی جاسِ --	----	ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥
لوکا وِچِ مُہُ کالا ہویا اندرِ اُبھے ساس --	----	ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥
منمُکھا نو کو ن وِسہی چُکِ گئیا ویساسُ --	----	ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥
نانک گُرمُکھا نو سُکھُ اگلا جِنا انّترِ نام نِواسُ --1--	----	ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
م: 3 --	----	ਮਃ ੩ ॥
سے سَینْ سے سجنْا جِ گُرمُکھِ مِلہِ سُبھاءِ --	----	ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥
ستِگُر کا بھانْا اندِنُ کرہِ سے سچِ رہے سماءِ --	----	ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥
دُوجےَ بھاءِ لگے سجنْ ن آکھیئہِ جِ ابھمانُ کرہِ ویکار --	----	ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥
منمُکھ آپ سُیارتھی کارجُ ن سکہِ سوارِ --	----	ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥

نانک پُورب لِکھیا کماوݨا کوءِ ن میٹݨہارُ --2--	----	ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
پئُڑی --	----	ਪਉੜੀ ॥
تُدھُ آپے جگتُ اُپاءِ کے آپِ کھیلُ رچائِیا --	----	ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥
ترّے گُݨ آپ سِرجِیا مائِیا موہُ ودھائِیا --	----	ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥
وِچِ ہئُمے لیکھا منّگیٔے پھِرِ آوے جائِیا --	----	ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥
جِنا ہرِ آپ کرِپا کرے سے گُرِ سمجھائِیا --	----	ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥
بلِہاری گُر آپݨے سدا سدا گھُمائِیا --3--	----	ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
سلوکُ م: 3 --	----	ਸਲੋਕੁ ਮਃ ੩ ॥
مائِیا ممتا موہݨی جِنِ وِݨُ دنّتا جگُ کھائِیا --	----	ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥
منمُکھ کھادھے گُرمُکھِ اُبرے جِنی سچِ نامِ چِتُ لائِیا --	----	ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥

ਬਿਨੁ ਨਾਵੈ ਜਗੁ ਕਮਲਾ ਫਿਰੈ
ਗੁਰਮੁਖਿ ਨਦਰੀ ਆਇਆ ॥

بِنُ ناوے جگُ کملا پھرے
گُرمُکھِ ندری آئِیا --

ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ
ਸੁਖਦਾਤਾ ਮਨਿ ਨ ਵਸਾਇਆ ॥

دھنّدھا کرِتیا نِہپھلُ جنمُ گوائِیا
سُکھداتا منِ ن وسائِیا --

ਨਾਨਕ ਨਾਮੁ ਤਿਨਾ ਕਉ ਮਿਲਿਆ
ਜਿਨ ਕਉ ਧੁਰਿ ਲਿਖਿ ਪਾਇਆ ॥੧॥

نانکُ نامُ تِنا کءُ مِلِیا
جِن کءُ دھُرِ لِکھِ پائِیا --1--

Page# [644]

ਮਃ ੩ ॥

م: 3 --

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ
ਮਨਮੁਖਾ ਸਾਦੁ ਨ ਪਾਇਆ ॥

گھر ہی مہِ انّمرِتُ بھرپُورُ ہے
منمُکھا سادُ ن پائِیا --

ਜਿਉ ਕਸਤੂਰੀ ਮਿਰਗੁ ਨ ਜਾਣੈ
ਭ੍ਰਮਦਾ ਭਰਮਿ ਭੁਲਾਇਆ ॥

جِءُ کستُوری مِرگُ ن جانے
بھرمدا بھرمِ بھُلائِیا --

ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ
ਕਰਤੈ ਆਪਿ ਖੁਆਇਆ ॥

انّمرِتُ تجِ بِکھُ سنّگرہے
کرتے آپِ کھُیائِیا --

ਗੁਰਮੁਖਿ ਵਿਰਲੇ ਸੋਝੀ ਪਈ
ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥

گُرمُکھِ ورلے سوجھی پئی
تِنا انّدرِ برہمُ دِکھائِیا --

ਤਨੁ ਮਨੁ ਸੀਤਲੁ ਹੋਇਆ
ਰਸਨਾ ਹਰਿ ਸਾਦੁ ਆਇਆ ॥

تنُ منُ سیِتلُ ہوئِیا
رسنا ہرِ سادُ آئِیا --

ਸਬਦੇ ਹੀ ਨਾਉ ਊਪਜੈ
ਸਬਦੇ ਮੇਲਿ ਮਿਲਾਇਆ ॥

سبدے ہی ناءُ اُوپجے
سبدے میلِ مِلائِیا --

بِنُ سبدےَ سبھُ جگُ بئُرانا بِرتھا جنمُ گوائِیا --	----	ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
انّمرِتُ ایکو سبدُ ہےَ نانکُ گُرمُکھِ پائِیا --2--	----	ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
پئُڑی --	----	ਪਉੜੀ ॥
سو ہرِ پُرکھُ اگنّمُ ہےَ کہُ کِتُ بِدھِ پائیئےَ --	----	ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥
تِسُ رُوپُ ن ریکھ ادرِسٹُ کہُ جن کِءُ دھِیائیئےَ --	----	ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥
نِرنّکارُ نِرنّجنُ ہرِ اگمُ کِیا کہِ گُنڑ گائیئےَ --	----	ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥
جِسُ آپِ بُجھاۓ آپِ سُ ہرِ مارگِ پائیئےَ --	----	ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥
گُرِ پُورےَ ویکھالِیا گُر سیوا پائیئےَ --4--	----	ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥
سلوکُ م: 3 --	----	ਸਲੋਕੁ ਮਃ ੩ ॥
جِءُ تنُ کولُو پِیڑِئےَ رتُ ن بھوری ڈیہِ --	----	ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥

جیءُ ونّجےَ چءُ کھنّنیۓ سچے سنّدڑےَ نیہِ --	----	ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥
نانک میلُ ن چُکئی راتی اتےَ ڈیہ --1--	----	ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥
م: 3 --	----	ਮਃ ੩ ॥
سجنُ مَیڈا رنّگلا رنّگُ لاۓ منُ لےءِ --	----	ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥
جِءُ ماجِیٹھےَ کپڑے رنّگے بھی پاہیہِ --	----	ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ ॥
نانک رنّگُ ن اُترےَ بِیا ن لگےَ کیہ --2--	----	ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥੨॥
پئُڑی --	----	ਪਉੜੀ ॥
ہرِ آپِ ورتےَ آپِ ہرِ آپِ بُلائِدا --	----	ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥
ہرِ آپے سّرِسٹِ سوارِ سِرِ دھنّدھےَ لائِدا --	----	ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥
اِکنا بھگتی لاءِ اِکِ آپِ کھُیائِدا --	----	ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥

اِکنا مارگِ پاۓ اِکِ اُجھڑِ پائِدا --	----	ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥
جنُ نانکُ نامُ دھیاۓ گُرمُکھِ گُنْ گائِدا --5--	----	ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ ॥੫॥
سلوکُ م: 3 --	----	ਸਲੋਕੁ ਮਃ ੩ ॥
ستِگُر کی سیوا سپھلُ ہےَ جے کو کرے چِتُ لاۓ --	----	ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥
منِ چِنّدِیا پھلُ پاوݨا ہئُمےَ وِچہُ جاۓ --	----	ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥
بنّدھن توڑے مُکتِ ہوۓ سچے رہےَ سماۓ --	----	ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥
اِسُ جگ مہِ نامُ البھُ ہےَ گُرمُکھِ وسےَ منِ آۓ --	----	ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥
نانک جو گُرُ سیوہِ آپݨا ہءُ تِن بلِہارے جاءُ --1--	----	ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥
م: 3 --	----	ਮਃ ੩ ॥
منمُکھ منّنُ اجِتُ ہےَ دوجے لگےَ جاۓ --	----	ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥

تِس نو سُکھُ سُپنَے نہی دُکھے دُکھِ وِہاءِ --	----	ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥
گھرِ گھرِ پڑِ پڑِ پنّڈِت تھکے سِدھ سمادھِ لگاءِ --	----	ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥
اِہُ منُ وسِ ن آوئی تھکے کرم کماءِ --	----	ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥
بھیکھدھاری بھیکھ کرِ تھکے اٹھِسٹھِ تیرتھ ناءِ --	----	ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
من کی سار ن جانٹنی ہئُمےَ بھرمِ بھُلاءِ --	----	ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥
گُر پرسادی بھءُ پئِیا وڈبھاگِ وسِیا منِ آءِ --	Page# [645]	ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥
بھےَ ئِۓ منُ وسِ ہویا ہئُمےَ سبدِ جلاءِ --	----	ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥
سچِ رتے سے نِرملے جوتی جوتِ مِلاءِ --	----	ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥
ستِگُرِ ملِۓَ ناءُ پائِیا نانک سُکھِ سماءِ --2--	----	ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥
پئُڑی --	----	ਪਉੜੀ ॥

ایہ بھُوپتِ راݨے رنگ دِن چارِ سُہاوݨا --	----	ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ایہُ مائِیا رنگُ کسُنّبھ کھِن مہِ لہِ جاوݨا --	----	ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
چلدِیا نالِ ن چلے سِرِ پاپ لے جاوݨا --	----	ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
جاں پکڑِ چلائِیا کالِ تاں کھرا ڈراوݨا --	----	ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
اوہ ویلا ہتھِ ن آوے پھِرِ پچھُتاوݨا --6--	----	ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
سلوکُ م: 3 --	----	ਸਲੋਕੁ ਮਃ ੩ ॥
ستِگُر تے جو مُہ پھِرے سے بدھے دُکھ سہاہِ --	----	ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
پھِرِ پھِرِ مِلݨُ ن پائِنی جنّمہِ تے مرِ جاہِ --	----	ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
سہسا روگُ ن چھوڈئی دُکھ ہی مہِ دُکھ پاہِ --	----	ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
نانک ندری بکھسِ[1] لیہِ سبدے میلِ مِلاہِ --1-- | [1]بخشِ-	----	ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥

م: 3 --	----	ਮਃ ੩ ॥
جو سِتگر تے مہ پھِرے تِنا ٹھئُر ن ٹھاءُ --	----	ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
جِءُ چھُٹڑِ گھرِ گھرِ پھِرے دُہچارݨِ بدناءُ --	----	ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥
نانک گُرمُکھِ بکھسِیئہِ[1] سے سِتگُر میل مِلاءُ --2--	----	ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥
پئُڑی --	----	ਪਉੜੀ ॥
جو سیوہِ ستِ مُرارِ سے بھوجل ترِ گِئیا --	----	ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥
جو بولہِ ہرِ ہرِ ناءُ تِن جمُ چھڈِ گِئیا --	----	ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥
سے درگہ پَیدھے جاہِ جِنا ہرِ جپ لِئیا --	----	ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥
ہرِ سیوہِ سیئی پُرکھ جِنا ہرِ تُدھ مِئیا --	----	ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥
گُݨ گاوا پِیارے نِت گُرمُکھِ بھّرم بھءُ گِئیا --7--	----	ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥
سلوکُ م: 3 --	----	ਸਲੋਕੁ ਮਃ ੩ ॥

1. بخشیئہِ

تھالے وِچ تے وستُوپئیئو ہرِ بھوجنُ انمّرِتُ سارُ --	----	ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
جِتُ کھادھے منُ ترِپتیئے پائیئے موکھ دُیارُ --	----	ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
اِہُ بھوجنُ البھُ ہے سنّتہُ لبھےَ گُر وِیچارِ --	----	ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
ایہ مُداوَنی کِءُ وِچہُ کڈھیئے سدا رکھیئے اُرِ دھارِ --	----	ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
ایہ مُداوَنی ستِگُرو پائی گُرسِکھا لدھی بھالِ --	----	ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
نانک جِسُ بُجھائے سُ بُجھسی ہرِ پائِیا گُرمُکھِ گھالِ --1--	----	ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
م: 3 --	----	ਮਃ ੩ ॥
جو دھُرِ میلے سے مِلِ رہے ستِگُر سِءُ چِتُ لاءِ --	----	ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥
آپ وِچھوڑینُ سے وِچھُڑے دُوجےَ بھاءِ کھُیاءِ --	----	ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥
نانک وِنُ کرما کِیا پائیئے پُورب لِکھِیا کماءِ --2--	----	ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥

پئُڑی ـــ	----	ਪਉੜੀ ॥
بہِ سکھِیا جسُ گاوہِ گاوݨہارِییا ـــ	----	ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥
ہرِ نامُ سلاہِہُ[1] نِت ہرِ کءُ بلِہارِییا ـــ | [1]سلاحِہُـ	----	ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥
جِنی سُݨِ منّنِیا ہرِ ناءُ تِنا ہءُ وارِییا ـــ	----	ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥
گُرمُکھِیا ہرِ میلُ مِلاوݨہارِییا ـــ	----	ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥
ہءُ بلِ جاوا دِنُ راتِ گُر دیکھݨہارِییا ــ8ــ	----	ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥
سلوکُ م: 3 ـــ	----	ਸਲੋਕੁ ਮਃ ੩ ॥
وِݨُ ناوَے سبھِ بھرمدے نِت جگِ توٹا سَیسارِ ـــ	----	ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥
منمُکھِ کرم کماوݨے ہئُمَے انّدھُ گُبارُ[1] ـــ | [1]غُبارُـ	Page# [646]	ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥
گُرمُکھِ انمّرِتُ پِیوݨا نانک سبدُ وِیچارِ ــ1ــ	----	ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥
م: 3 ـــ	----	ਮਃ ੩ ॥

سہجے جاگے سہجے سووے --	----	ਸਹਜੇ ਜਾਗੈ ਸਹਜੇ ਸੋਵੈ ॥
گُرمُکھِ اندِنُ اُستتِ ہووے --	----	ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥
منمُکھا بھرمے سہسا ہووے --	----	ਮਨਮੁਖਾ ਭਰਮੈ ਸਹਸਾ ਹੋਵੈ ॥
انّترِ چِنّتا نِید ن سووے --	----	ਅੰਤਰਿ ਚਿੰਤਾ ਨੀਦ ਨ ਸੋਵੈ ॥
گِیانی جاگہِ سوہِ سُبھاءِ --	----	ਗਿਆਨੀ ਜਾਗਹਿ ਸਵਹਿ ਸੁਭਾਇ ॥
نانک نامِ رتِیا بلِ جاءُ --2--	----	ਨਾਨਕ ਨਾਮਿ ਰਤਿਆ ਬਲਿ ਜਾਉ ॥੨॥
پئُڑی --	----	ਪਉੜੀ ॥
سے ہرِ نامُ دھِیاوہِ جو ہرِ رتِیا --	----	ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥
ہرِ اِکُ دھِیاوہِ اِکُ اِکو ہرِ ستِیا --	----	ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥
ہرِ اِکو ورتے اِکُ اِکو اُتپتِیا --	----	ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥
جو ہرِ نامُ دھِیاوہِ تِن ڈرُ سٹِ گھتِیا --	----	ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥
گُرمتی دیوے آپِ گُرمُکھِ ہرِ جپِیا --9--	----	ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥
سلوک م: 3 --	----	ਸਲੋਕ ਮਃ ੩ ॥

انّترِ گیانُ ن آئِو جِتُ کِچھُ سوجھی پاءِ --	----	ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥
وِنُ ڈِٹھا کِیا سالامِیۓ[1] انّدھا انّدھُ کماءِ -- | [1]سالاحیۓ-	----	ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥
نانک سبدُ پچھاݨیۓ نامُ وسےَ منِ آءِ --1--	----	ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥
م: 3 --	----	ਮਃ ੩ ॥
اِکا باݨی اِکُ گُرُ اِکو سبدُ وِیچارِ --	----	ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
سچا سئُدا ہٹُ سچُ رتنی بھرے بھنّڈار --	----	ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
گُر کِرپا تے پائیئنِ جے دیوےَ دیوݨہارُ --	----	ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
سچا سئُدا لابھُ سدا کھٹِیا نامُ اپارُ --	----	ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
وِکھُ وِچِ انمّرِتُ پرّگِٹیا کرمِ پِیاوݨہارُ --	----	ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
نانک سچُ سلامِیۓ[1] دھنّنُ سوارݨہارُ --2-- | [1]سلاحیۓ-	----	ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥

پئُڑی --	----	ਪਉੜੀ ॥
جِنا اندرِ کُوڑُ ورتےَ سچُ ن بھاوئی --	----	ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
جے کو بولےَ سچُ کُوڑا جلِ جاوئی --	----	ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
کُوڑیاری رجےَ کُوڑِ جِءُ وِسٹا کاگُ کھاوئی --	----	ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥
جِسُ ہرِ ہوءِ کرِپالُ سو نامُ دھیاوئی --	----	ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥
ہرِ گرُمُکھِ نامُ ارادھِ کُوڑُ پاپُ لہِ جاوئی --10--	----	ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥
سلوکُ م: 3 --	----	ਸਲੋਕੁ ਮਃ ੩ ॥
سیکھا چئُچکیا چئُوائیا ایہُ منُ اِکتُ گھرِ آنِ --	----	ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
ایہڑ تیہڑ چھڈِ تُو گُر کا سبدُ پچھانُْ --	----	ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ستِگر اگےَ ڈھہِ پءُ سبھُ کِچھُ جانےَْ جانُْ --	----	ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥

آسا منسا جلاءِ تُو ہوءِ رہُ مِہمانُڑ --	----	ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
سِتگُر کے بھانے بھی چلہِ تا درگہ پاوہِ مانُڑ --	----	ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
نانکُ جِ نامُ ن چیتنی تِن دھِگُ پَینڑُ دھِگُ کھانُڑ --1--	----	ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
م: 3 --	----	ਮਃ ੩ ॥
ہرِ گُنڑ توٹِ ن آوئی کِیمتِ[1] کہنڑُ ن جاءِ -- | [1]قیمتِ-	----	ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥
نانکُ گُرمُکھِ ہرِ گُنڑ روہِ گُنڑ مہِ رہے سماءِ --2--	----	ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥
پئُڑی --	----	ਪਉੜੀ ॥
ہرِ چولی دیہ سواری کڈھِ پیَدھی بھگتِ کرِ --	----	ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥
ہرِ پاٹُ لگا ادھِکائی بہُ بہُ بِدھِ بھاتِ کرِ --	----	ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥
کوئی بُوجھے بُوجھنڑہارا انّترِ بِبیکُ کرِ --	----	ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥

سو بُوجھے ایہُ بِبیکُ جِس بُجھاۓ آپ ہرِ --	----	ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥
جنُ نانکُ کہےَ وِچارا گُرمُکھِ ہرِ ستِ ہرِ --11--	----	ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
سلوکُ م: 3 --	----	ਸਲੋਕੁ ਮਃ ੩ ॥
پرتھاءِ ساکھی مہا پُرکھ بولدے ساجھی سگل جہانےَ --	Page# [647]	ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
گُرمُکھِ ہوءِ سُ بھءُ کرے آپݨا آپُ پچھاݨےَ --	----	ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
گُر پرسادی جیوتُ مرےَ تا من ہی تے منُ مانےَ --	----	ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥
جِن کءُ من کی پرتیتِ ناہی نانک سے کِیا کتھِ گِیانےَ --1--	----	ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥
م: 3 --	----	ਮਃ ੩ ॥
گُرمُکھِ چِتُ ن لائِئو انّتِ دُکھُ پہُتا آءِ --	----	ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥
انّدرہُ باہرہُ انّدھِیا سُدھِ ن کائی پاءِ --	----	ਅੰਦਰਹੁ ਬਾਹਰਹੁ ਅੰਧਿਆ ਸੁਧਿ ਨ ਕਾਈ ਪਾਇ ॥

پنّڈِت تِن کی برکتی سبھُ جگت کھاءِ
جو رتے ہرِ ناءِ --

ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ
ਜੋ ਰਤੇ ਹਰਿ ਨਾਇ ॥

جِن گُر کے سبدِ سلاہِیا[1]
ہرِ سِءُ رہے سماءِ --

ਜਿਨ ਗੁਰ ਕੈ ਸਬਦਿ ਸਲਾਹਿਆ
ਹਰਿ ਸਿਉ ਰਹੇ ਸਮਾਇ ॥

[1]سلاحِیا-

پنّڈِت دُوجے بھاءِ برکتِ ن ہووئی
نا دھنُ پلے پاءِ --

ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ
ਨਾ ਧਨੁ ਪਲੈ ਪਾਇ ॥

پڑِ تھکے سنّتوکھُ ن آئِئو
اندِنُ جلت وِہاءِ --

ਪੜਿ ਥਕੇ ਸੰਤੋਖੁ ਨ ਆਇਓ
ਅਨਦਿਨੁ ਜਲਤ ਵਿਹਾਇ ॥

کُوک پُوکار ن چُکئی
نا سنّسا وِچہُ جاءِ --

ਕੂਕ ਪੂਕਾਰ ਨ ਚੁਕਈ
ਨਾ ਸੰਸਾ ਵਿਚਹੁ ਜਾਇ ॥

نانک نام وِہُونِیا
مُہِ کالے اُٹھِ جاءِ --2--

ਨਾਨਕ ਨਾਮ ਵਿਹੂਣਿਆ
ਮੁਹਿ ਕਾਲੈ ਉਠਿ ਜਾਇ ॥੨॥

پئُڑی --

ਪਉੜੀ ॥

ہرِ سجنْ میلِ پیارے
مِلِ پنّتھُ دسائی --

ਹਰਿ ਸਜਣ ਮੇਲਿ ਪਿਆਰੇ
ਮਿਲਿ ਪੰਥੁ ਦਸਾਈ ॥

جو ہرِ دسے مِتُ
تِسُ ہءُ بلِ جائی --

ਜੋ ਹਰਿ ਦਸੇ ਮਿਤੁ
ਤਿਸੁ ਹਉ ਬਲਿ ਜਾਈ ॥

گُنْ ساجھی تِن سِءُ کری
ہرِ نامُ دھِیائی --

ਗੁਣ ਸਾਝੀ ਤਿਨ ਸਿਉ ਕਰੀ
ਹਰਿ ਨਾਮੁ ਧਿਆਈ ॥

ہرِ سیوی پیارا نِت سیوِ ہرِ سُکھ پائی --	----	ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥
بلِہاری ستِگر تِسُ جِنِ سوجھی پائی --12--	----	ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
سلوکُ م: 3 --	----	ਸਲੋਕੁ ਮਃ ੩ ॥
پنّڈِت مَیلُ ن چُکئی جے وید پڑھے جُگ چارِ --	----	ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥
ترَے گُݨ مائِیا مُولُ ہے وِچِ ہئُمَے نامُ وِسارِ --	----	ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥
پنّڈِت بھُولے دُوجے لاگے مائِیا کے واپارِ --	----	ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥
انّترِ ترِسنا بھُکھ ہے مُورکھ بھُکھِیا مُۓ گوار --	----	ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥
ستِگُرِ سیوِۓ سُکھُ پائِیا سچے سبدِ ویچارِ --	----	ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
اَندرہُ ترِسنا بھُکھ گئی سچے ناءِ پیارِ --	----	ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥
نانکُ نامِ رتے سہجے رجے جِنا ہرِ رکھِیا اُرِ دھارِ --1--	----	ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥

م: 3 --	----	ਮਃ ੩ ॥
منمُکھ ہرِ نامُ ن سیوِیا دُکھُ لگا بہُتا آءِ --	----	ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥
انترِ اگیانُ اندھیرُ ہےَ سُدھِ ن کائی پاءِ --	----	ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥
منہٹھِ سہجِ ن بیجِئو بھُکھا کِ اگےَ کھاءِ --	----	ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥
نامُ نِدھانُ وِسارِیا دُوجےَ لگا جاءِ --	----	ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥
نانک گُرمُکھِ مِلہِ وڈِیائِیا جے آپے میلِ مِلاءِ --2--	----	ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥
پئُڑی --	----	ਪਉੜੀ ॥
ہرِ رسنا ہرِ جسُ گاوےَ کھری سُہاوݨی --	----	ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥
جو منِ تنِ مُکھِ ہرِ بولےَ سا ہرِ بھاوݨی --	----	ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥
جو گُرمُکھِ چکھےَ سادُ سا ترِپتاوݨی --	----	ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥

گُݨ گاوے پیارے نِت گُݨ گاءِ گُݨی سمجھاوݨی --	----	ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥
جِسُ ہووے آپِ دئیالُ سا ستِگُرو گُرو بُلاوݨی --13--	----	ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
سلوکُ م: 3 --	----	ਸਲੋਕੁ ਮਃ ੩ ॥
ہستی سِرِ جِءُ انکسُ ہے اہرݨِ جِءُ سِرُ دےءِ --	----	ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
مَنُ تنُ آگے راکھِ کَے اُوبھی سیو کرےءِ --	----	ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
اِءُ گُرمُکھِ آپُ نِوارِیئے سبھُ راجُ سرِسٹِ کا لےءِ --	----	ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥
نانک گُرمُکھِ بُجھیئے جا آپے ندرِ کرےءِ --1--	Page# [648]	ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥
م: 3 --	----	ਮਃ ੩ ॥
جِن گُرمُکھِ نامُ دھِیائِیا آئے تے پرواݨُ --	----	ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
نانک کُل اُدھارہِ آپݨا درگہ پاوہِ ماݨُ --2--	----	ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥
پَئُڑی --	----	ਪਉੜੀ ॥

گُرنُکھِ سکھیا سِکھ گُرو میلائیِیا --	----	ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥
اِکِ سیوکُ گُر پاسِ اِکِ گُرِ کارےَ لائیِیا --	----	ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥
جِنا گُرُپیارا منِ چِتِ تِنا بھاءُ گُرو دیوائیِیا --	----	ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥
گُر سِکھا اِکوپیارُ گُر مِتا پُتا بھائیِیا --	----	ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥
گُرُ ستِگُرُ بولہُ سبھِ گُرُ آکھِ گُرو جیوائیِیا --14--	----	ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
سلوکُ م: 3 --	----	ਸਲੋਕੁ ਮਃ ੩ ॥
نانک نامُ ن چیتنی اگِیانی اندھُلے اورے کرم کماہِ --	----	ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
جم دِر بدھے مارِیئہِ پھِرِ وِسٹا ماہِ پچاہِ --1--	----	ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥
م: 3 --	----	ਮਃ ੩ ॥
نانک ستِگُرُ سیوہِ آپنا سے جن سچے پرواڻُ --	----	ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥

ہرِ کے ناءِ سماءِ رہے چُوکا آونُ جانُ --2--	----	ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥
پَئُڑی --	----	ਪਉੜੀ ॥
دھنُ سنّپےَ مائِیا سنّچیۓ انّتے دُکھدائی --	----	ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥
گھر منّدر مہل[1] سوارِیئہِ کِچھ ساتھِ ن جائی -- | محل[1]-	----	ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥
ہر رنّگی تُرے نِت پالِیئہِ کِتےَ کامِ ن آئی --	----	ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥
جن لاوہُ چِتُ ہرِ نام سِءُ انّتِ ہوءِ سکھائی --	----	ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥
جن نانک نامُ دھِیائِیا گُرمُکھِ سُکھُ پائی --15--	----	ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥
سلوکُ م: 3 --	----	ਸਲੋਕੁ ਮਃ ੩ ॥
بِنُ کرمےَ ناءُ ن پائیۓ پُورےَ کرمِ پائِیا جاءِ --	----	ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥
نانک ندرِ کرے جے آپنْی تا گُرمتِ میلِ مِلاءِ --1--	----	ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥
م: 1 --	----	ਮਃ ੧ ॥

اِک دجھہِ اِک دبیئہِ اِکنا کُتے کھاہِ --	----	ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
اِکِ پاݨی وِچِ اُسٹیئہِ اِکِ بھی پھِرِ ہسݨِ پاہِ --	----	ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
نانک ایوِ ن جاپئی کِتھےَ جاءِ سماہِ --2--	----	ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
پئُڑی --	----	ਪਉੜੀ ॥
تِن کا کھادھا پیَدھا مائِیا سبھُ پوِتُ ہےَ جو نامِ ہرِ راتے --	----	ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥
تِن کے گھر منّدر مہل[1] سرائی سبھِ پوِتُ ہہِ جِنی گُرمُکھِ سیوک سِکھ ابھِیاگت جاءِ ورساتے -- | [1]محل-	----	ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥
تِن کے تُرے جِین[1] کھُرگِیر[2] سبھِ پوِتُ ہہِ جِنی گُرمُکھِ سِکھ سادھ سنّت چڑِ جاتے -- | [1]زِین- [2]خُرگِیر-	----	ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥
تِن کے کرم دھرم کارج سبھِ پوِتُ ہہِ جو بولہِ ہرِ ہرِ رام نامُ ہرِ ساتے --	----	ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

جِن کےَ پوِتےَ پُنّنُ ہےَ سے گُرمُکھِ سِکھ گُرو پہِ جاتے --16--	----	ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੁ ਪਹਿ ਜਾਤੇ ॥੧੬॥
سلوکُ م: 3 --	----	ਸਲੋਕੁ ਮਃ ੩ ॥
نانکُ ناوہُ گھُتھِیا ہلتُ پلتُ سبھُ جاءِ --	----	ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥
جپُ تپُ سنّجمُ سبھُ ہِرِ لِئیا مُٹھی دُوجےَ بھاءِ --	----	ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥
جم درِ بدھے مارِیئہِ بہُتی ملےَ سجاءِ[1] --1-- | [1]سزاءِ-	----	ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥
م: 3 --	----	ਮਃ ੩ ॥
سنّتا نالِ وَیرُ کماودے دُسٹا نالِ موہُ پِیارُ --	Page# [649]	ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
اگےَ پچھےَ سُکھُ نہی مرِ جنّمہِ وارو وار --	----	ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
ترِسنا کدے ن بُجھئی دُبِدھا ہوءِ کھُیارُ[1] -- | [1]خُیارُ-	----	ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
مُہ کالے تِنا نِنّدکا تِتُ سچےَ دربارِ --	----	ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥

نانک نام وِہُونیا نا اُروارِ ن پارِ --2--	----	ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
پئُڑی --	----	ਪਉੜੀ ॥
جو ہرِ نامُ دھِیائِدے سے ہرِ ہرِ نامِ رتے من ماہی --	----	ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥
جِنا منِ چِتِ اِکُ ارادھِیا تِنا اِکس بِنُ دُوجا کو ناہی --	----	ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥
سیئی پُرکھ ہرِ سیودے جِن دھُرِ مستکِ لیکھُ لِکھاہی --	----	ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥
ہرِ کے گُنڑ نِت گاودے ہرِ گُنڑ گاءِ گُنڑی سمجھاہی --	----	ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥
وڈِیائی وڈی گُرمُکھا گُر پُورےَ ہرِ نامِ سماہی --17--	----	ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥
سلوکُ م: 3 --	----	ਸਲੋਕੁ ਮਃ ੩ ॥
ستِگُر کی سیوا گاکھڑی سِرُ دِیجےَ آپُ گواءِ --	----	ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
سبدِ مرہِ پھِرِ نا مرہِ تا سیوا پوےَ سبھ تھاءِ --	----	ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥

پارس پرسِئَ پارسُ ہووے سچِ رہے لِو لاءِ --	----	ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥
جِسُ پُورب ہووے لِکھیا تِسُ ستِگُرُ ملے پّربھُ آءِ --	----	ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
نانک گنٹتےَ سیوکُ نا ملے جِسُ بکھسے[1] سو پوے تھاءِ --1-- |	----	ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥
[1]بخشے-		
م: 3 --	----	ਮਃ ੩ ॥
مہلُ[1] کُمہلُ[2] ن جانٹنی مُورکھ اپنٹےَ سُیاءِ -- | [1]محلُ- [2]کُمحلُ-	----	ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥
سبدُ چِینہِ تا مہلُ[1] لہہِ جوتی جوتِ سماءِ -- | [1]محلُ-	----	ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥
سدا سچے کا بھءُ منِ وسے تا سبھا سوجھی پاءِ --	----	ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥
ستِگُرُ اپنٹےَ گھرِ ورتدا آپے لئے مِلاءِ --	----	ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥
نانک ستِگُرِ ملِئَ سبھ پُوری پئی جِس نو کِرپا کرے رجاءِ[1] --2-- |	----	ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥
[1]رضاءِ-		
پئُڑی --	----	ਪਉੜੀ ॥

دھنّن دھن بھاگ تِنا بھگت جنا جو ہرِ ناما ہرِ مُکھِ کہِتیا --	----	ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥
دھنُ دھنُ بھاگ تِنا سنّت جنا جو ہرِ جسُ سّرونْی سُنڑتِیا --	----	ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥
دھنُ دھنُ بھاگ تِنا سادھ جنا ہرِ کیِرتنُ گاءِ گُنڑی جن بنڑتِیا --	----	ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥
دھنُ دھنُ بھاگ تِنا گُرمُکھا جو گُرسِکھ لےَ منُ جِنڑتِیا --	----	ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥
سبھ دُو وڈے بھاگ گُرسِکھا کے جو گُر چرنْی سِکھ پڑتِیا --18--	----	ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥
سلوکُ م: 3 --	----	ਸਲੋਕੁ ਮਃ ੩ ॥
بّرہمُ بِنّدےَ تِس دا بّرہمتُ رہےَ ایکَ سبدِ لِو لاءِ --	----	ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥
نو نِدھی اٹھارہ سِدھی پچھےَ لگیِیا پھِرہِ جو ہرِ ہِردےَ سدا وساءِ --	----	ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥
بِنُ ستِگُر ناءُ ن پائیئےَ بُجھہُ کرِ وِیچارُ --	----	ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥
نانکُ پوُرےَ بھاگِ ستِگُرُ ملےَ سُکھُ پاۓ جُگ چارِ --1--	----	ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥

م: 3 --	----	ਮਃ ੩ ॥
کِیا گبھرُو کِیا بِردھِ ہَے منمُکھ ترِسنا بھُکھ ن جاءِ --	----	ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥
گُرمُکھِ سبدے رتِیا سِیتلُ ہوئے آپُ گواءِ --	----	ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥
اندرُ ترِپتِ سنّتوکھِیا پھِرِ بھُکھ ن لگےَ آءِ --	----	ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥
نانک جِ گُرمُکھِ کرہِ سو پرواݨُ ہَے جو نامِ رہے لِو لاءِ --2--	----	ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥
پئُڑی --	Page# [650]	ਪਉੜੀ ॥
ہءُ بلِہاری تِنّن کنّءُ جو گُرمُکھِ سِکھا --	----	ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥
جو ہرِ نامُ دھِیائِدے تِن درسنُ پِکھا --	----	ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥
سُݨِ کِیرتنُ ہرِ گُݨ روا ہرِ جسُ منِ لِکھا --	----	ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥
ہرِ نامُ سلاہی[1] رنّگ سِءُ سبھِ کِلوِکھ کرِکھا -- | [1]سلاحی-	----	ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥

دھنُ دھنّنُ سُہاوا سو سرِیرُ تھانُ ہےَ جتھےَ میرا گُرُ دھرے وِکھا --19--	----	ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥
سلوکُ م: 3 --	----	ਸਲੋਕੁ ਮਃ ੩ ॥
گُر بِنُ گیانُ ن ہووئی نا سُکھُ وسےَ من آءِ --	----	ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥
نانک نام وِہُونے منمُکھی جاسنِ جنمُ گواءِ --1--	----	ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥
م: 3 --	----	ਮਃ ੩ ॥
سِدھ سادھِک ناوےَ نو سبھِ کھوجدے تھکِ رہے لِو لاءِ --	----	ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥
بِنُ ستگُر کنےَ ن پائِئو گُرمُکھِ ملےَ مِلاءِ --	----	ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥
بِنُ ناوےَ پَینڻُ کھاڻُ سبھُ بادِ ہےَ دھِگُ سِدھی دھِگُ کرماتِ --	----	ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥
سا سِدھِ سا کرماتِ ہےَ اچِنّتُ کرے جِسُ داتِ --	----	ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥
نانک گُرمُکھِ ہرِ نامُ منِ وسےَ ایہا سِدھِ ایہا کرماتِ --2--	----	ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥
پئُڑی --	----	ਪਉੜੀ ॥

ہم ڈھاڈھی ہرِ پرّبھ کھسم[1] کے نِت گاوہ ہرِ گُݨ چھنّتا ۔۔ | [1]خصم۔	----	ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥
ہرِ کیِرتنُ کرہ ہرِ جسُ سُݨہ تِسُ کولا کنّتا ۔۔	----	ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥
ہرِ داتا سبھُ جگتُ بِھکھارِیا منّگت جن جنّتا ۔۔	----	ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥
ہرِ دیوہُ دانُ دئِیال ہوءِ وِچِ پاتھر کرِّم جنّتا ۔۔	----	ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥
جن نانکُ نامُ دھِیائِیا گُرمُکھِ دھنونّتا ۔۔20۔۔	----	ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥
سلوکُ م: 3 ۔۔	----	ਸਲੋਕੁ ਮਃ ੩ ॥
پڑ٘ا گُڑ٘ا سنّسار کی کار ہےَ انّدرِ ترِّسنا وِکارُ ۔۔	----	ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥
ہئُمےَ وِچِ سبھِ پڑِ تھکے دُوجےَ بھاءِ کھُیارُ[1] ۔۔ | [1]خُیارُ۔	----	ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥
سو پڑِیا سو پنّڈِتُ بِینا گُر سبدِ کرے وِیچارُ ۔۔	----	ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥
انّدرُ کھوجےَ تتُ لہےَ پاۓ موکھ دُیارُ ۔۔	----	ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥

گُݨ ندھانُ ہرِ پائِیا سہجِ کرے وِیچارُ --	----	ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥
دھنّنُ واپاری نانکا جِس گُرمُکھِ نامُ ادھارُ --1--	----	ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥
م: 3 --	----	ਮਃ ੩ ॥
وِݨُ منُ مارے کوءِ ن سِجھئی ویکھہُ کو لِو لاءِ --	----	ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥
بھیکھدھاری تیرتھی بھوِ تھکے نا ایہُ منُ مارِیا جاءِ --	----	ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥
گُرمُکھِ ایہُ منُ جیوتُ مرے سچِ رہےَ لِو لاءِ --	----	ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥
نانک اِسُ من کی ملُ اِءُ اُترےَ ہئُمےَ سبدِ جلاءِ --2--	----	ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥
پئُڑی --	----	ਪਉੜੀ ॥
ہرِ ہرِ سنّت مِلہُ میرے بھائی ہرِ نامُ دِرڑاوہُ اِک کِنکا --	----	ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥
ہرِ ہرِ سیِگارُ بناوہُ ہرِ جن ہرِ کاپڑُ پہِرہُ کھِم کا --	----	ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥

اَیسا سِیگارُ میرے پّربھ بھاوےَ
ہرِ لاگےَپِیارا پّرم کا --

ਐਸਾ ਸੀਗਾਰੁ ਮੇਰੇ ਪ੍ਰਭ ਭਾਵੈ
ਹਰਿ ਲਾਗੈ ਪਿਆਰਾ ਪ੍ਰਿਮ ਕਾ ॥

ہرِ ہرِ نامُ بولہُ دِنُ راتی
سبھِ کِلبِکھ کاٹےَ اِک پلکا --

ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ
ਸਭਿ ਕਿਲਬਿਖ ਕਾਟੈ ਇਕ ਪਲਕਾ ॥

ہرِ ہرِ دئِیالُ ہووےَ جِسُ اُپرِ
سو گُرمُکھِ ہرِ جپِ جِنْکا --21--

ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ
ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

سلوکُ م: 3 --

ਸਲੋਕੁ ਮਃ ੩ ॥

جنم جنم کی اِسُ من کءُ ملُ لاگی
کالا ہویا سِیاہُ --
Page# [651]
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ
ਕਾਲਾ ਹੋਆ ਸਿਆਹੁ ॥

کھنّلی دھوتی اُجلی ن ہوۄئی
جے سءُ دھوۄنِ پاہُ --

ਖੰਨਲੀ ਧੋਤੀ ਉਜਲੀ ਨ ਹੋਵਈ
ਜੇ ਸਉ ਧੋਵਣਿ ਪਾਹੁ ॥

گُر پرسادی جیۄتُ مرےَ
اُلٹی ہووےَ متِ بدلاہُ --

ਗੁਰ ਪਰਸਾਦੀ ਜੀਵਤੁ ਮਰੈ
ਉਲਟੀ ਹੋਵੈ ਮਤਿ ਬਦਲਾਹੁ ॥

نانک میَلُ ن لگئی
نا پھِرِ جونی پاہُ --1--

ਨਾਨਕ ਮੈਲੁ ਨ ਲਗਈ
ਨਾ ਫਿਰਿ ਜੋਨੀ ਪਾਹੁ ॥੧॥

م: 3 --

ਮਃ ੩ ॥

چہُ جُگی کلِ کالی کانْڈھی
اِک اُتم پدوی اِسُ جگ ماہِ --

ਚਹੁ ਜੁਗੀ ਕਲਿ ਕਾਲੀ ਕਾਂਢੀ
ਇਕ ਉਤਮ ਪਦਵੀ ਇਸੁ ਜੁਗ ਮਾਹਿ ॥

گُرمُکھِ ہرِ کیرتِ پھلُ پائیئےَ
جِن کءُ ہرِ لِکھِ پاہِ --

ਗੁਰਮੁਖਿ ਹਰਿ ਕੀਰਤਿ ਫਲੁ ਪਾਈਐ
ਜਿਨ ਕਉ ਹਰਿ ਲਿਖਿ ਪਾਹਿ ॥

نانک گُر پرسادی اندِنُ بھگتِ ہرِ اُچرہِ
ہرِ بھگتی ماہِ سماہِ --2--

ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ
ਹਰਿ ਉਚਰਹਿ
ਹਰਿ ਭਗਤੀ ਮਾਹਿ ਸਮਾਹਿ ॥੨॥

پئُڑی --

ਪਉੜੀ ॥

ہرِ ہرِ میلِ سادھ جن سنّگتِ
مُکھِ بولی ہرِ ہرِ بھلی بانِ --

ਹਰਿ ਹਰਿ ਮੇਲਿ ਸਾਧ ਜਨ ਸੰਗਤਿ
ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥

ہرِ گُنْ گاوا ہرِ نِت چوا
گُرمتی ہرِ رنّگُ سدا مانِ --

ਹਰਿ ਗੁਣ ਗਾਵਾ ਹਰਿ ਨਿਤ ਚਵਾ
ਗੁਰਮਤੀ ਹਰਿ ਰੰਗੁ ਸਦਾ ਮਾਣਿ ॥

ہرِ جپِ جپِ اَئُکھدھ کھادھِیا
سبھِ روگ گواتے دُکھا گھانِ --

ਹਰਿ ਜਪਿ ਜਪਿ ਅਉਖਧ ਖਾਧਿਆ
ਸਭਿ ਰੋਗ ਗਵਾਤੇ ਦੁਖਾ ਘਾਣਿ ॥

جِنا ساسِ گِراسِ ن وِسرےَ
سے ہرِ جن پُورے سہی[1] جانِ -- | صحی[1]-

ਜਿਨਾ ਸਾਸਿ ਗਿਰਾਸਿ ਨ ਵਿਸਰੈ
ਸੇ ਹਰਿ ਜਨ ਪੂਰੇ ਸਹੀ ਜਾਣਿ ॥

جو گُرمُکھِ ہرِ آرادھدے
تِن چُوکی جم کی جگت کانِ --22--

ਜੋ ਗੁਰਮੁਖਿ ਹਰਿ ਆਰਾਧਦੇ
ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥

سلوکُ م: 3 --

ਸਲੋਕੁ ਮਃ ੩ ॥

رے جن اُتھارےَ دبِئوہُ
سُتیا گئی وِہاءِ --

ਰੇ ਜਨ ਉਥਾਰੈ ਦਬਿਓਹੁ
ਸੁਤਿਆ ਗਈ ਵਿਹਾਇ ॥

ستگُر کا سبدُ سُݨِ ن جاگِئو انَترِ ن اُپجِئو چاءُ --	----	ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥
سرِیرُ جلءُ گُݨ باہرا جو گُر کار ن کماءِ --	----	ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥
جگتُ جلنّدا ڈِٹھُ مےَ ہئُمےَ دوُجےَ بھاءِ --	----	ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥
نانک گُر سرݨائی اُبرے سچُ منِ سبدِ دھِیاءِ --1--	----	ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥
م: 3 --	----	ਮਃ ੩ ॥
سبدِ رتے ہئُمےَ گئی سوبھاونّتی نارِ --	----	ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥
پِر کےَ بھاݨےَ سدا چلےَ تا بنِیا سیِگارُ --	----	ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥
سیج سُہاوی سدا پِرُ راوےَ ہرِ ورُ پائِیا نارِ --	----	ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥
نا ہرِ مرےَ ن کدے دُکھُ لاگےَ سدا سُہاگݨِ نارِ --	----	ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥
نانک ہرِ پ٘ربھ میلِ لئی گُر کےَ ہیتِ پیارِ --2--	----	ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥

پئُڑی --	----	ਪਉੜੀ ॥
جِنا گُرُ گوپِیا آپْنا تے نر بُرِیاری --	----	ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
ہرِ جیءُ تِن کا درسنُ نا کرہُ پاپِسٹ ہِتیاری --	----	ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥
اوہِ گھرِ گھرِ پھِرہِ کُسُدھ منِ جِءُ دھرکٹ ناری --	----	ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥
وڈبھاگی سنّگتِ ملے گُرمُکھِ سواری --	----	ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥
ہرِ میلہُ ستِگُر دئِیا کرِ گُر کءُ بلِہاری --23--	----	ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥
سلوکُ م: 3 --	----	ਸਲੋਕੁ ਮਃ ੩ ॥
گُر سیوا تے سُکھُ اُوپجےَ پھِرِ دُکھُ ن لگےَ آءِ --	----	ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
جنّمنْ مرنْا مِٹِ گئِیا کالےَ کا کِچھُ ن بساءِ --	----	ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥
ہرِ سیتی منُ روِ رہِیا سچے رہِیا سماءِ --	----	ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥

نانک ہءُ بلِہاری تِنّن کءُ جو چلِن ستِگُر بھاءِ --1--	----	ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥
م: 3 --	----	ਮഃ ੩ ॥
بِنُ سبدے سُدھُ ن ہوونئی جے انیک کرے سِیگار --	----	ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥
پِر کی سار ن جانٹئی دُوجے بھاءِ پیارُ --	----	ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥
سا کُسُدھ سا کلکھنٹی نانک ناری وِچ کُنارِ --2--	Page# [652]	ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
پئُڑی --	----	ਪਉੜੀ ॥
ہرِ ہرِ اپنٹی دئِیا کرِ ہرِ بولی بَینٹی --	----	ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥
ہرِ نامُ دھِیائی ہرِ اُچرا ہرِ لاہا لَینٹی --	----	ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥
جو جپدے ہرِ ہرِ دِنسُ راتِ تِن ہءُ کُربَینٹی --	----	ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥
جِنا ستِگُرُ میرا پیارا ارادھِیا تِن جن دیکھا نَینٹی --	----	ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥

ہءُ واریا اپنے گُرو کءُ جِن میرا ہرِ سجنُ میلیا سَینٹی --24--	----	ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥
سلوکُ م: 4 --	----	ਸਲੋਕੁ ਮਃ ੪ ॥
ہرِ داسن سِءُ پرِّیت ہےَ ہرِ داسن کو مِتُ --	----	ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥
ہرِ داسن کےَ وسِ ہےَ جِءُ جنّتی کےَ وسِ جنّتُ --	----	ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥
ہرِ کے داس ہرِ دھِیائِدے کرِ پرِّیتم سِءُ نیہُ --	----	ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥
کِرپا کرِ کےَ سُنہُ پرِّبھ سبھ جگ مہِ ورسےَ میہُ --	----	ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥
جو ہرِ داسن کی اُستتِ ہےَ سا ہرِ کی وڈِیائی --	----	ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥
ہرِ آپنی وڈِیائی بھاودی جن کا جَیکارُ کرائی --	----	ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥
سو ہرِ جنُ نامُ دھِیائِدا ہرِ ہرِ جنُ اِک سمانِ --	----	ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥
جنُ نانکُ ہرِ کا داسُ ہےَ ہرِ پیَج رکھُہ بھگوان --1--	----	ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥

م: 4 --	----	ਮਃ ੪ ॥
نانک پرِیت لائی تِن ساچےَ تِس بِن رہنڑ ن جائی --	----	ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥
ستِگُر ملےَ ت پُورا پائیئےَ ہرِ رس رسن رسائی --2--	----	ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
پئُڑی --	----	ਪਉੜੀ ॥
رَینڑ دِنس پربھاتِ تُوہےَ ہی گاونڑا --	----	ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥
جیء جنّت سربت ناءُ تیرا دھِیاونڑا --	----	ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥
تُو داتا داتارُ تیرا دِتا کھاونڑا --	----	ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥
بھگت جنا کےَ سنّگِ پاپ گواونڑا --	----	ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥
جن نانک سد بلِہارے بلِ بلِ جاونڑا --25--	----	ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥
سلوکُ م: 4 --	----	ਸਲੋਕੁ ਮਃ ੪ ॥
انّترِ اگیانُ بھئی متِ مدھم ستِگُر کی پرتیِت ناہی --	----	ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥

اندرِ کپٹُ سبھُ کپٹو کرِ جانۓ کپٹے کھپہِ کھپاہی --	----	ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥
ستگُر کا بھاݨا چِتِ ن آوے آپنۓ سُیاءِ پھِراہی --	----	ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
کِرپا کرے جے آپݨی تا نانک سبدِ سماہی --1--	----	ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
م: 4 --	----	ਮਃ ੪ ॥
منمُکھ مائیا موہِ وِیاپے دُوجے بھاءِ منُویا تھِرُ ناہِ --	----	ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥
اندِنُ جلت رہہِ دِنُ راتی ہئُمے کھپہِ کھپاہِ --	----	ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥
انترِ لوبھُ مہا گُبارا[1] تِن کے نِکٹِ ن کوئی جاہِ -- | [1]غُبارا-	----	ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥
اوہِ آپِ دُکھی سُکھُ کبہُو ن پاوہِ جنمِ مرہِ مرِ جاہِ --	----	ਓਹਿ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥
نانک بکھسِ[1] لئے پربھُ ساچا جِ گُر چرنی چِتُ لاہِ --2-- | [1]بخشِ-	----	ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥
پئُڑی --	----	ਪਉੜੀ ॥

سنّت بھگت پرواݨُ جو پرّبھِ بھائِیا --	----	ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥
سیئی بچکھݨ جنّت جِنی ہرِ دھیائِیا --	----	ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥
انمرِتُ نامُ نِدھانُ بھوجنُ کھائِیا --	----	ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥
سنّت جنا کی دھُورِ مستکِ لائِیا --	----	ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥
نانک بھئے پُنیت ہرِ تیرتھِ نائِیا --26--	----	ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
سلوکُ م: 4 --	Page# [653]	ਸਲੋਕੁ ਮਃ ੪ ॥
گُرمُکھِ انترِ سانْتِ ہےَ مَنِ تنِ نامِ سماءِ --	----	ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
نامو چِتوےَ نامُ پڑھےَ نامِ رہےَ لِو لاءِ --	----	ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
نامُ پدارتھُ پائِیا چِنّتا گئی بِلاءِ --	----	ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
ستِگُرِ مِلِئےَ نامُ اُپجےَ تِسنا بھُکھ سبھ جاءِ --	----	ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥

نانک نامے رتیا نامو پلے پاءِ --1--	----	ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
م: 4 --	----	ਮਃ ੪ ॥
ستِگُر پُرکھِ ج ماریا بھّرمِ بھّرمیا گھرُ چھوڈِ گئیا --	----	ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
اوُس پچھے وجے پھکڑی مُہُ کالا آگے بھئیا --	----	ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
اوُس ارلُ برلُ مُہہُ نکلے نِت جھگو سُٹدا مُیا --	----	ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
کِیا ہووے کسے ہی دے کیتے جاں دھُرِ کِرتُ اوس دا ایہو جیہا پئیا --	----	ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
جتھے اوہُ جاءِ تتھے اوہ جھوٹھا کوڑُ بولے کسے ن بھاوے --	----	ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
ویکھہُ بھائی وڈیائی ہرِ سنّتہُ سُیامی اپُنے کی جَیسا کوئی کرے تَیسا کوئی پاوے --	----	ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
ایہُ برہم بیچارُ ہووے درِ ساچے اگو دے جنُ نانکُ آکھِ سُناوے --2--	----	ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥
پئُڑی --	----	ਪਉੜੀ ॥

گُرِ سچےَ بدھا تھیہُ رکھوالے گُرِ دِتے --	----	ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
پُورن ہوئی آس گُر چرݨی من رتے --	----	ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
گُرِ کرِپالِ بیئنّتِ اوگُݨ سبھِ ہتے --	----	ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
گُرِ اپݨی کِرپا دھارِ اپݨے کرِ لتے --	----	ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
نانک سد بلِہار جِسُ گُر کے گُݨ اِتے --27--	----	ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥
سلوک م: 1 --	----	ਸਲੋਕ ਮਃ ੧ ॥
تا کی رجاءِ[1] لیکھیا پاءِ اب کِیا کیجےَ پانْڈے -- | [1]رضاءِ-	----	ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥
ہُکمُ[1] ہویا ہاسلُ[2] تدے ہوءِ نِبڑِیا ہنّڈھِ جیء کمانْدے --1-- | [1]حُکمُ- [2]حاصلُ-	----	ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥
م: 2 --	----	ਮਃ ੨ ॥
نکِ نتھ کھسم[1] ہتھ کِرتُ دھکے دے -- | [1]خصم-	----	ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

جہا داݨے تہاں کھاݨے نانکا سچُ ہے --2--	----	ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥
پئُڑی --	----	ਪਉੜੀ ॥
سبھے گلا آپِ تھاٹِ بہالیئوُن --	----	ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥
آپے رچنُ رچاءِ آپے ہی گھالِئوُن --	----	ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥
آپے جنّت اُپاءِ آپِ پرِتپالِئوُن --	----	ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥
داس رکھے کنّٹھِ لاءِ ندرِ نِہالِئوُن --	----	ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥
نانک بھگتا سدا اننّدُ بھاءُ دُوجا جالِئوُن --28--	----	ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥
سلوکُ م: 3 --	----	ਸਲੋਕੁ ਮਃ ੩ ॥
اے من ہرِ جی دھِیاءِ توُ اِک منِ اِک چِتِ بھاءِ --	----	ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ہرِ کِیِا سدا سدا وڈِیائِیا دےءِ ن پچھوتاءِ --	----	ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥

ہءُ ہرِ کےَ سد بلِہارنےٗ جِتُ سیوِئےَ سُکھُ پاءِ --	----	ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
نانکؑ گُرمُکھِ مِلِ رہےَ ہئُمےَ سبدِ جلاءِ --1--	----	ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
م: 3 --	----	ਮਃ ੩ ॥
آپے سیوا لائِئنُ آپے بکھس[1] کرےءِ -- | [1]بخش-	----	ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
سبھنا کا ما پِءُ آپِ ہےَ آپے سار کرےءِ --	----	ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
نانکؑ نامُ دھِیائِنِ تِن نِج گھرِ واسُ ہےَ جُگُ جُگُ سوبھا ہوءِ --2--	----	ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
پئُڑی --	----	ਪਉੜੀ ॥
تُو کرنڑ کارنڑ سمرتھُ ہہِ کرتے مےَ تُجھ بِنُ اورُ ن کوئی --	----	ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
تُدھُ آپے سِسٹِ سِرجِیا آپے پھُنِ گوئی --	----	ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
سبھُ اِکو سبدُ ورتدا جو کرے سُ ہوئی --	Page# [654]	ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥

وڈِیائی گُرمُکھِ دےۓ پربھُ ہرِ پاوے سوئی --	----	ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
گُرمُکھِ نانک آرادھِیا سبھِ آکھہُ دھنُّ دھنُّ دھنُّ گُرُ سوئی --29--1-- سُدھُ	----	ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ
راگُ سورٹھِ بانڑی بھگت کبیر جی کی گھرُ 1	----	ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
بُت پُوجِ پُوجِ ہِنّدُو مُوۓ تُرک مُوۓ سِرُ نائی --	----	ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
اوءِ لے جارے اوءِ لے گاڈے تیری گتِ دُہُو ن پائی --1--	----	ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
من رے سنّسارُ انّدھ گہیرا --	----	ਮਨ ਰੇ ਸੰਸਾਰੁ ਅੰਧ ਗਹੇਰਾ ॥
چہُ دِس پسرِئو ہےَ جم جیورا --1-- رہاءُ --	----	ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
کبِت پڑے پڑِ کبِتا مُوۓ کپڑ کیدارے جائی --	----	ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
جٹا دھارِ دھارِ جوگی مُوۓ تیری گتِ اِنہِ ن پائی --2--	----	ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥

درب سنّچ سنّچ راجے مُوئے گڈِ لے کنّچن بھاری --	----	ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
بید پڑے پڑ پنّڈت مُوئے رُوپ دیکھ دیکھ ناری --3--	----	ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
رام نام بِن سبھے بِگُوتے دیکھہُ نِرکھِ سریرا --	----	ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
ہرِ کے نام بِن کِن گتِ پائی کِہ اُپدیس کبیرا --4--1--	----	ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥
جب جریئےَ تب ہوءِ بھسم تنُ رہے کِرم دل کھائی --	----	ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥
کاچی گاگرِ نیرُ پرتُ ہےَ ایا تن کی اِہے بڑائی --1--	----	ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥
کاہے بھئیا پھرتو پھُولیا پھُولیا --	----	ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥
جب دس ماس اُردھ مُکھ رہتا سو دِنُ کیسے بھُولیا --1-- رہاءُ --	----	ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥
جِءُ مدھ ماکھی تِءُ سٹھورِ رسُ جورِ جورِ دھنُ کِیا --	----	ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
مرتی بار لیہُ لیہُ کریئےَ بھُوتُ رہن کِءُ دِییا --2--	----	ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥

دیہُری لءُ بری نارِ سنّگِ بھئی آگےَ سجن سُہیلا --	----	ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
مرگھٹ لءُ سبھُ لوگُ کُٹنّبُ بھئِیو آگےَ ہنّسُ اکیلا --3--	----	ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥
کہتُ کبِیر سُنہُ رے پ٘رانی پرے کال گ٘رس کُویا --	----	ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥
جھُوٹھی مائِیا آپُ بنّدھائِیا جِءُ نلنی بھ٘رمِ سُویا --4--2--	----	ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
بید پُران سبھےَ مت سُنِ کےَ کری کرم کی آسا --	----	ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥
کال گ٘رست سبھ لوگ سِیانے اُٹھِ پنّڈِت پےَ چلے نِراسا --1--	----	ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥
من رے سرِئو ن ایکےَ کاجا --	----	ਮਨ ਰੇ ਸਰਿਓ ਨ ਏਕੈ ਕਾਜਾ ॥
بھجِئو ن رگھُپتِ راجا --1-- رہاءُ --	----	ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥
بن کھنّڈ جاءِ جوگُ تپُ کینو کنّد مُولُ چُنِ کھائِیا --	----	ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥
نادی بیدی سبدی مونی جم کے پٹےَ لِکھائِیا --2--	----	ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥

بھگتِ ناردی رِدے ن آئی کاچھِ کُوچھِ تنُ دِینا --	----	ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥
راگ راگنی ڈِنّبھ ہوءِ بَیٹھا اُنِ ہرِپہِ کیا لینا --3--	----	ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥
پرِئو کالُ سبھےَ جگ اُوپر ماہِ لکھے بھّرم گیانی --	----	ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥
کہُ کبِیر جن بھۓ کھالسے پّریم بھگتِ جِہ جانی --4--3--	----	ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
گھرُ 2 --	Page# [655]	ਘਰੁ ੨ ॥
دُءِ دُءِ لوچن پیکھا --	----	ਦੁਇ ਦੁਇ ਲੋਚਨ ਪੇਖਾ ॥
ہءُ ہرِ بِنُ ائُرُ ن دیکھا --	----	ਹਉ ਹਰਿ ਬਿਨੁ ਅਉਰੁ ਨ ਦੇਖਾ ॥
نَین رہے رنّگُ لائی --	----	ਨੈਨ ਰਹੇ ਰੰਗੁ ਲਾਈ ॥
اب بے گل کہنُ ن جائی --1--	----	ਅਬ ਬੇ ਗਲ ਕਹਨੁ ਨ ਜਾਈ ॥੧॥
ہمرا بھرمُ گئِیا بھءُ بھاگا --	----	ਹਮਰਾ ਭਰਮੁ ਗਇਆ ਭਉ ਭਾਗਾ ॥
جب رام نام چِتُ لاگا --1-- رہاءُ --	----	ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
باجِیگر[1] ڈنّک بجائی -- | [1]بازِیگر-	----	ਬਾਜੀਗਰ ਡੰਕ ਬਜਾਈ ॥
سبھ کھلک[1] تماسے[2] آئی -- | [1]خلق- [2]تماشے-	----	ਸਭ ਖਲਕ ਤਮਾਸੇ ਆਈ ॥
باجِیگر[1] سّوانگُ سکیلا -- | [1]بازِیگر-	----	ਬਾਜੀਗਰ ਸ੍ਵਾਂਗੁ ਸਕੇਲਾ ॥
اپنے رنّگ روے اکیلا --2--	----	ਅਪਨੇ ਰੰਗ ਰਵੈ ਅਕੇਲਾ ॥੨॥

کتھنی کہِ بھرمُ ن جائی -- ---- ਕਥਨੀ ਕਹਿ ਭਰਮੁ ਨ ਜਾਈ ॥

سبھ کتھِ کتھِ رہی لُکائی -- ---- ਸਭ ਕਥਿ ਕਥਿ ਰਹੀ ਲੁਕਾਈ ॥

جا کءُ گُرمُکھِ آپِ بُجھائی -- ---- ਜਾ ਕਉ ਗੁਰਮੁਖਿ ਆਪਿ ਬੁਝਾਈ ॥

تا کے ہِردےَ رہِیا سمائی --3-- ---- ਤਾ ਕੇ ਹਿਰਦੈ ਰਹਿਆ ਸਮਾਈ ॥੩॥

گُر کِنّچت کِرپا کِینی -- ---- ਗੁਰ ਕਿੰਚਤ ਕਿਰਪਾ ਕੀਨੀ ॥

سبھُ تنُ منُ دیہ ہرِ لِینی -- ---- ਸਭੁ ਤਨੁ ਮਨੁ ਦੇਹ ਹਰਿ ਲੀਨੀ ॥

کہِ کبِیر رنّگِ راتا -- ---- ਕਹਿ ਕਬੀਰ ਰੰਗਿ ਰਾਤਾ ॥

مِلِئو جگجِیون داتا --4--4-- ---- ਮਿਲਿਓ ਜਗਜੀਵਨ ਦਾਤਾ ॥੪॥੪॥

جا کے نِگم دُودھ کے ٹھاٹا -- ---- ਜਾ ਕੇ ਨਿਗਮ ਦੂਧ ਕੇ ਠਾਟਾ ॥

سمُنّدُ بِلووَن کءُ ماٹا -- ---- ਸਮੁੰਦੁ ਬਿਲੋਵਨ ਕਉ ਮਾਟਾ ॥

تا کی ہوہُ بِلوونہاری -- ---- ਤਾ ਕੀ ਹੋਹੁ ਬਿਲੋਵਨਹਾਰੀ ॥

کِءُ میٹےَ گو چھاچھِ تُہاری --1-- ---- ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥

چیری تُو رامُ ن کرسِ بھتارا -- ---- ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥

جگجِیون پ٘ران آدھارا --1-- رہاءُ -- ---- ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥

تیرے گلہِ تئُک[1] پگ بیری -- | [1]طئُق- ---- ਤੇਰੇ ਗਲਹਿ ਤਉਕ ਪਗ ਬੇਰੀ ॥

تُو گھر گھر رمئِۓ پھیری -- ---- ਤੂ ਘਰ ਘਰ ਰਮਈਐ ਫੇਰੀ ॥

تُو اجہُ ن چیتسِ چیری -- ---- ਤੂ ਅਜਹੁ ਨ ਚੇਤਸਿ ਚੇਰੀ ॥

تُو جمِ بپُری ہےَ ہیری --2-- ---- ਤੂ ਜਮਿ ਬਪੁਰੀ ਹੈ ਹੇਰੀ ॥੨॥

پ٘ربھ کرن کراونہاری -- ---- ਪ੍ਰਭ ਕਰਨ ਕਰਾਵਨਹਾਰੀ ॥

کِیا چیری ہاتھ بِچاری --	----	ਕਿਆ ਚੇਰੀ ਹਾਥ ਬਿਚਾਰੀ ॥
سوئی سوئی جاگی --	----	ਸੋਈ ਸੋਈ ਜਾਗੀ ॥
جِتُ لائی تِتُ لاگی --3--	----	ਜਿਤੁ ਲਾਈ ਤਿਤੁ ਲਾਗੀ ॥੩॥
چیری تےَ سُمتِ کہاں تے پائی --	----	ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥
جا تے بھّرم کی لیک مِٹائی --	----	ਜਾ ਤੇ ਭ੍ਰਮ ਕੀ ਲੀਕ ਮਿਟਾਈ ॥
سُ رسُ کبِیرےَ جانِیا --	----	ਸੁ ਰਸੁ ਕਬੀਰੈ ਜਾਨਿਆ ॥
میرو گُر پّرسادِ منُ مانِیا --4--5--	----	ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥
جِہ باجھُ ن جِیا جائی --	----	ਜਿਹ ਬਾਝੁ ਨ ਜੀਆ ਜਾਈ ॥
جءُ ملےَ ت گھال اگھائی --	----	ਜਉ ਮਿਲੈ ਤ ਘਾਲ ਅਘਾਈ ॥
سد جِیونُ بھلو کہانْہی --	----	ਸਦ ਜੀਵਨੁ ਭਲੋ ਕਹਾਂਹੀ ॥
مُوئے بِنُ جِیونُ ناہی --1--	----	ਮੂਏ ਬਿਨੁ ਜੀਵਨੁ ਨਾਹੀ ॥੧॥
اب کِیا کتھیِۓ گِیانُ بیِچارا --	----	ਅਬ ਕਿਆ ਕਥੀਐ ਗਿਆਨੁ ਬੀਚਾਰਾ ॥
نِج نِرکھت گت بِئُہارا --1-- رہاءُ --	----	ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
گھسِ کُنّکم چنّدنُ گارِیا --	----	ਘਸਿ ਕੁੰਕਮ ਚੰਦਨੁ ਗਾਰਿਆ ॥
بِنُ نَینہُ جگتُ نِہارِیا --	----	ਬਿਨੁ ਨੈਨਹੁ ਜਗਤੁ ਨਿਹਾਰਿਆ ॥
پُوتِ پِتا اِکُ جائِیا --	----	ਪੂਤਿ ਪਿਤਾ ਇਕੁ ਜਾਇਆ ॥
بِنُ ٹھاہر نگرُ بسائِیا --2--	----	ਬਿਨੁ ਠਾਹਰ ਨਗਰੁ ਬਸਾਇਆ ॥੨॥
جاچِک جن داتا پائِیا --	----	ਜਾਚਕ ਜਨ ਦਾਤਾ ਪਾਇਆ ॥
سو دِییا ن جائی کھائِیا --	----	ਸੋ ਦੀਆ ਨ ਜਾਈ ਖਾਇਆ ॥

چھوڑِیا جاءِ ن مُوکا --	----	ਛੋਡਿਆ ਜਾਇ ਨ ਮੂਕਾ ॥
ائُرن پہِ جانا چُوکا --3--	----	ਅਉਰਨ ਪਹਿ ਜਾਨਾ ਚੂਕਾ ॥੩॥
جو جیون مرنا جانےَ --	----	ਜੋ ਜੀਵਨ ਮਰਨਾ ਜਾਨੈ ॥
سو پنّچ سَیل سُکھ مانےَ --	----	ਸੋ ਪੰਚ ਸੈਲ ਸੁਖ ਮਾਨੈ ॥
کبِیرے سو دھنُ پائِیا --	----	ਕਬੀਰੈ ਸੋ ਧਨੁ ਪਾਇਆ ॥
ہرِ بھیٹت آپُ مِٹائِیا --4--6--	----	ਹਰਿ ਭੇਟਤ ਆਪੁ ਮਿਟਾਇਆ ॥੪॥੬॥
کِیا پڑِیےَ کِیا گُنِیےَ --	----	ਕਿਆ ਪੜੀਐ ਕਿਆ ਗੁਨੀਐ ॥
کِیا بید پُراناں سُنِیےَ --	----	ਕਿਆ ਬੇਦ ਪੁਰਾਨਾਂ ਸੁਨੀਐ ॥
پڑے سُنے کِیا ہوئی --	----	ਪੜੇ ਸੁਨੇ ਕਿਆ ਹੋਈ ॥
جءُ سہج ن مِلِئو سوئی --1--	----	ਜਉ ਸਹਜ ਨ ਮਿਲਿਓ ਸੋਈ ॥੧॥
ہرِ کا نامُ ن جپسِ گوارا --	----	ਹਰਿ ਕਾ ਨਾਮੁ ਨ ਜਪਸਿ ਗਵਾਰਾ ॥
کِیا سوچہِ بارنّ بارا --1-- رہاءُ --	----	ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
اندھیارے دِیپکُ چہِیےَ --	----	ਅੰਧਿਆਰੇ ਦੀਪਕੁ ਚਹੀਐ ॥
اِک بستُ اگوچر لہِیےَ --	----	ਇਕ ਬਸਤੁ ਅਗੋਚਰ ਲਹੀਐ ॥
بستُ اگوچر پائی --	Page# [656]	ਬਸਤੁ ਅਗੋਚਰ ਪਾਈ ॥
گھٹِ دِیپکُ رہِیا سمائی --2--	----	ਘਟਿ ਦੀਪਕੁ ਰਹਿਆ ਸਮਾਈ ॥੨॥
کہِ کبِیر اب جانِیا --	----	ਕਹਿ ਕਬੀਰ ਅਬ ਜਾਨਿਆ ॥
جب جانِیا تءُ منُ مانِیا --	----	ਜਬ ਜਾਨਿਆ ਤਉ ਮਨੁ ਮਾਨਿਆ ॥
من مانے لوگُ ن پتیِجےَ --	----	ਮਨ ਮਾਨੇ ਲੋਗੁ ਨ ਪਤੀਜੈ ॥

ن پتیجے تءُ کیا کیجے --3--7--	----	ਨ ਪਤੀਜੈ ਤਉ ਕਿਆ ਕੀਜੈ ॥੩॥੭॥
ہِردے کپٹُ مُکھ گیانی --	----	ਹਿ੍ਦੈ ਕਪਟੁ ਮੁਖ ਗਿਆਨੀ ॥
جھُوٹھے کہا بِلوِوسِ پانی --1--	----	ਝੂਠੇ ਕਹਾ ਬਿਲੋਵਸਿ ਪਾਨੀ ॥੧॥
کانِئیا مانْجسِ کئُن گُناں --	----	ਕਾਂਇਆ ਮਾਂਜਸਿ ਕਉਨ ਗੁਨਾਂ ॥
جءُ گھٹ بھیترِ ہے ملناں --1-- رہاءُ --	----	ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥
لئُکی اٹھسٹھِ تیرتھ نّہائی --	----	ਲਉਕੀ ਅਠਸਠਿ ਤੀਰਥ ਨ੍ਹਾਈ ॥
کئُراپنُ تئُو ن جائی --2--	----	ਕਉਰਾਪਨੁ ਤਊ ਨ ਜਾਈ ॥੨॥
کہِ کبیر بیچاری --	----	ਕਹਿ ਕਬੀਰ ਬੀਚਾਰੀ ॥
بھو ساگرُ تارِ مُراری --3--8--	----	ਭਵ ਸਾਗਰੁ ਤਾਰਿ ਮੁਰਾਰੀ ॥੩॥੮॥
سورٹھِ	----	ਸੋਰਠਿ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
بہُ پرپنّچ کرِ پر دھنُ لیاوے --	----	ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
سُت دارا پہِ آنِ لُٹاوے --1--	----	ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
من میرے بھُولے کپٹُ ن کیجے --	----	ਮਨ ਮੇਰੇ ਭੂਲੇ ਕਪਟੁ ਨ ਕੀਜੈ ॥
انّتِ نِبیرا تیرے جیء پہِ لیجے --1-- رہاءُ --	----	ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
چھِنُ چھِنُ تنُ چھیجے جرا جناوے --	----	ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

تب تیری اوک کوئی پائیئو ن پاوے --2--	----	ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
کہت کبیرُ کوئی نہی تیرا --	----	ਕਹਤੁ ਕਬੀਰੁ ਕੋਈ ਨਹੀ ਤੇਰਾ ॥
ہِردے رامُ کی ن جپہِ سویرا --3--9--	----	ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
سنّتہُ من پونے سُکھُ بنِیا --	----	ਸੰਤਹੁ ਮਨ ਪਵਨੈ ਸੁਖੁ ਬਨਿਆ ॥
کِچھُ جوگُ پراپتِ گنِیا -- رہاءُ --	----	ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
گُرِ دِکھلائی موری --	----	ਗੁਰਿ ਦਿਖਲਾਈ ਮੋਰੀ ॥
جِتُ مِرگ پڑت ہے چوری --	----	ਜਿਤੁ ਮਿਰਗ ਪੜਤ ਹੈ ਚੋਰੀ ॥
مُونّدِ لیئے درواجے[1] -- | [1]دروازے-	----	ਮੂੰਦਿ ਲੀਏ ਦਰਵਾਜੇ ॥
باجِئلے انہد باجے --1--	----	ਬਾਜੀਅਲੇ ਅਨਹਦ ਬਾਜੇ ॥੧॥
کُنّبھ کملُ جلِ بھرِیا --	----	ਕੁੰਭ ਕਮਲੁ ਜਲਿ ਭਰਿਆ ॥
جلُ میٹِیا اُوبھا کرِیا --	----	ਜਲੁ ਮੇਟਿਆ ਊਭਾ ਕਰਿਆ ॥
کہُ کبِیر جن جانِیا --	----	ਕਹੁ ਕਬੀਰ ਜਨ ਜਾਨਿਆ ॥
جءُ جانِیا تءُ منُ مانِیا --2--10--	----	ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
راگُ سورٹھِ --	----	ਰਾਗੁ ਸੋਰਠਿ ॥
بھُوکھے بھگتِ ن کیجے --	----	ਭੂਖੇ ਭਗਤਿ ਨ ਕੀਜੈ ॥
یہ مالا اپنی لیجے --	----	ਯਹ ਮਾਲਾ ਅਪਨੀ ਲੀਜੈ ॥
ہءُ مانْگءُ سنّتن رینا --	----	ਹਉ ਮਾਂਗਉ ਸੰਤਨ ਰੇਨਾ ॥
مےَ ناہی کِسی کا دینا --1--	----	ਮੈ ਨਾਹੀ ਕਿਸੀ ਕਾ ਦੇਨਾ ॥੧॥

مادھو کَیسی بنۓ تُم سنگّے --	----	ਮਾਧੋ ਕੈਸੀ ਬਨੈ ਤੁਮ ਸੰਗੇ ॥
آپ ن دیۓ ت لیوۓ منگّے -- رہاۓ --	----	ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
دُءِ سیر مانْگ ءُ چُونا --	----	ਦੁਇ ਸੇਰ ਮਾਂਗਉ ਚੂਨਾ ॥
پاءُ گھی ءُ سنّگِ لُونا --	----	ਪਾਉ ਘੀਉ ਸੰਗਿ ਲੂਨਾ ॥
ادھ سیرُ مانْگ ءُ دالے --	----	ਅਧ ਸੇਰੁ ਮਾਂਗਉ ਦਾਲੇ ॥
مو کءُ دون ءُ وکھت جِوالے --2--	----	ਮੋ ਕਉ ਦੋਨਉ ਵਖਤ ਜਿਵਾਲੇ ॥੨॥
کھاٹ مانْگ ءُ چئُپائی --	----	ਖਾਟ ਮਾਂਗਉ ਚਉਪਾਈ ॥
سِرہانا اور تُلائی --	----	ਸਿਰਹਾਨਾ ਅਵਰ ਤੁਲਾਈ ॥
اُوپر کءُ مانْگ ءُ کھِینْدھا --	----	ਊਪਰ ਕਉ ਮਾਂਗਉ ਖੀਂਧਾ ॥
تیری بھگتِ کرَے جنُ تھِینْدھا --3--	----	ਤੇਰੀ ਭਗਤਿ ਕਰੈ ਜਨੁ ਥੀਧਾ ॥੩॥
مَے ناہی کیتا لبو --	----	ਮੈ ਨਾਹੀ ਕੀਤਾ ਲਬੋ ॥
اِکُ ناءُ تیرا مَے پھبو --	----	ਇਕੁ ਨਾਉ ਤੇਰਾ ਮੈ ਫਬੋ ॥
کہِ کبیر منُ مانِیا --	----	ਕਹਿ ਕਬੀਰ ਮਨੁ ਮਾਨਿਆ ॥
منُ مانِیا تءُ ہرِ جانِیا --4--11--	----	ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
راگُ سورٹھِ بانْی بھگت نامدے جی کی گھرُ 2	----	ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
ੴ سِتگُر پْرسادِ --	----	ੴ ਸਤਿਗੁਰ ਪ੍ਰਸਾਦਿ ॥
جب دیکھا تب گاوا --	----	ਜਬ ਦੇਖਾ ਤਬ ਗਾਵਾ ॥
تءُ جن دھِیرجُ پاوا --1--	----	ਤਉ ਜਨ ਧੀਰਜੁ ਪਾਵਾ ॥੧॥

نادِ سمائِلو رے ستگُرُ بھیٹِلے دیوا --1-- رہاءُ --	----	ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
جہ جھِلِ مِلِ کارُ دِسنّتا --	Page# [657]	ਜਹ ਝਿਲਿ ਮਿਲਿ ਕਾਰੁ ਦਿਸੰਤਾ ॥
تہ انہد سبد بجنّتا --	----	ਤਹ ਅਨਹਦ ਸਬਦ ਬਜੰਤਾ ॥
جوتی جوتِ سمانی --	----	ਜੋਤੀ ਜੋਤਿ ਸਮਾਨੀ ॥
مےَ گُر پرسادی جانی --2--	----	ਮੈ ਗੁਰ ਪਰਸਾਦੀ ਜਾਨੀ ॥੨॥
رتن کمل کوٹھری --	----	ਰਤਨ ਕਮਲ ਕੋਠਰੀ ॥
چمکار بیجُل تہی --	----	ਚਮਕਾਰ ਬੀਜੁਲ ਤਹੀ ॥
نیرےَ ناہی دُورِ --	----	ਨੇਰੈ ਨਾਹੀ ਦੂਰਿ ॥
نِج آتمےَ رہیا بھرپُورِ --3--	----	ਨਿਜ ਆਤਮੈ ਰਹਿਆ ਭਰਪੂਰਿ ॥੩॥
جہ انہت سُور اُجیّارا --	----	ਜਹ ਅਨਹਤ ਸੂਰ ਉਜੵਾਰਾ ॥
تہ دِیپک جلےَ چھنّچھارا --	----	ਤਹ ਦੀਪਕ ਜਲੈ ਛੰਛਾਰਾ ॥
گُر پرسادی جانِیا --	----	ਗੁਰ ਪਰਸਾਦੀ ਜਾਨਿਆ ॥
جنُ ناما سہج سمانِیا --4--1--	----	ਜਨੁ ਨਾਮਾ ਸਹਜ ਸਮਾਨਿਆ ॥੪॥੧॥
گھرُ 4 سورٹھِ --	----	ਘਰੁ ੪ ਸੋਰਠਿ ॥
پاڑ پڑوسنِ پُوچھِ لے ناما کا پہِ چھانِ چھوائی ہو --	----	ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥
تو پہِ دُگنی مجُوری[1] دَیہءُ مو کءُ بیڈھی دیہُ بتائی ہو --1--	----	ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥

[1]مزدوری -

ری بائی.بیڈھی دینُ ن جائی --	----	ਰੀ ਬਾਈ ਬੇਢੀ ਦੇਨੁ ਨ ਜਾਈ ॥
دیکھُ.بیڈھی رہِئو سمائی --	----	ਦੇਖੁ ਬੇਢੀ ਰਹਿਓ ਸਮਾਈ ॥
ہمارےَ.بیڈھی پرّان ادھارا --1-- رہاءُ --	----	ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥
بیڈھی پرِّیتِ مجُوری[1] مانْگےَ جءُ کوئُو چھانِ چھواوےَ ہو -- | [1]مزُوری-	----	ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥
لوگ کُٹنّب سبھُ تے تورےَ تءُ آپن.بیڈھی آوےَ ہو --2--	----	ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥
اَیسو.بیڈھی برنِ ن ساکءُ سبھ انّتر سبھ ٹھانْئی ہو --	----	ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥
گُونّگےَ مہا انّمرِت رسُ چاکھِیا پُوچھے کہنُ ن جائی ہو --3--	----	ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥
بیڈھی کے گُنْ سُنِ ری بائی جلدھِ بانْدھِ دھرّو تھاپِئو ہو --	----	ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥
نامے کے سُیامی سیء بہوری لنّک بھبھِیکھنْ آپِئو ہو --4--2--	----	ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥
سورٹھِ گھرُ 3 --	----	ਸੋਰਠਿ ਘਰੁ ੩ ॥
انْمڑِیا منّدلُ باجےَ --	----	ਅਣਮੜਿਆ ਮੰਦਲੁ ਬਾਜੈ ॥
بِنُ ساونْ گھنہرُ گاجےَ --	----	ਬਿਨੁ ਸਾਵਣ ਘਨਹਰੁ ਗਾਜੈ ॥

بادل بِنُ برکھا ہوئی --	----	ਬਾਦਲ ਬਿਨੁ ਬਰਖਾ ਹੋਈ ॥
ج ءُ تتُ بِچارے کوئی --1--	----	ਜਉ ਤਤੁ ਬਿਚਾਰੈ ਕੋਈ ॥੧॥
مو کءُ مِلِئو رامُ سنیہی --	----	ਮੋ ਕਉ ਮਿਲਿਓ ਰਾਮੁ ਸਨੇਹੀ ॥
جِہ ملِۓ دیہ سُدیہی --1-- رہاءُ --	----	ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥
مِل پارس کنّچنُ ہوئیا --	----	ਮਿਲਿ ਪਾਰਸ ਕੰਚਨੁ ਹੋਇਆ ॥
مُکھ منسا رتنُ پروئیا --	----	ਮੁਖ ਮਨਸਾ ਰਤਨੁ ਪਰੋਇਆ ॥
نِج بھاءُ بھئِیا بھّرمُ بھاگا --	----	ਨਿਜ ਭਾਉ ਭਇਆ ਭ੍ਰਮੁ ਭਾਗਾ ॥
گُر پُوچھے منُ پتِیاگا --2--	----	ਗੁਰ ਪੂਛੇ ਮਨੁ ਪਤੀਆਗਾ ॥੨॥
جل بھِیترِ کُنّبھ سمانِیا --	----	ਜਲ ਭੀਤਰਿ ਕੁੰਭ ਸਮਾਨਿਆ ॥
سبھ رامُ ایکُ کرِ جانِیا --	----	ਸਭ ਰਾਮੁ ਏਕੁ ਕਰਿ ਜਾਨਿਆ ॥
گُر چیلے ہے منُ مانِیا --	----	ਗੁਰ ਚੇਲੇ ਹੈ ਮਨੁ ਮਾਨਿਆ ॥
جن نامےَ تتُ پچھانِیا --3--3--	----	ਜਨ ਨਾਮੈ ਤਤੁ ਪਛਾਨਿਆ ॥੩॥੩॥
راگُ سورٹھِ بانْی بھگت روِداس جی کی	----	ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جب ہم ہوتے تب تُو ناہی اب تُوہی مےَ ناہی --	----	ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
انل اگم جَیسے لہرِ مءِ اوددھِ جل کیول جل مانْہی --1--	----	ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥
مادھوے کِیا کہِیۓ بھّرمُ اَیسا --	----	ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥

جَیسا مانیۓَ ہوءِ ن تَیسا --1-- رہاءُ --	----	ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥
نرپتِ ایکُ سِنّگھاسنِ سوئِیا سُپنے بھِئِیا بھِکھاری --	----	ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
اچھت راج بِچھُرت دُکھُ پائِیا سو گتِ بھئی ہماری --2--	----	ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥
راج بھُئِنّگ پ٘رسنّگ جَیسے ہہِ اب کچھُ مرمُ جنائِیا --	----	ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥
انِک کٹک جَیسے بھوُلِ پرے اب کہتے کہنُ ن آئِیا --3--	Page# [658]	ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥
سربے ایکُ انیکَے سُیامی سبھ گھٹ بھوگوَے[1] سوئی -- | [1]بھوگوَے-	----	ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥
کہِ روِداس ہاتھ پےَ نیرَے سہجے ہوءِ سُ ہوئی --4--1--	----	ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥
جءُ ہم بانْدھے موہ پھاس ہم پ٘ریم بدھنِ تُم بادھے --	----	ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
اپنے چھوُٹن کو جتنُ کرہُ ہم چھوُٹے تُم آرادھے --1--	----	ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥
مادھوے جانت ہہُ جَیسی تَیسی --	----	ਮਾਧਵੇ ਜਾਨਤ ਹਹੁ ਜੈਸੀ ਤੈਸੀ ॥
اب کہا کرہُگے اَیسی --1-- رہاءُ --	----	ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

مِینُ پکرِ پھانْکِئو ارُ کاٹِئو
رانْدھِ کِیئو بہُ بانی --

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ
ਰਾਂਧਿ ਕੀਓ ਬਹੁ ਬਾਨੀ ॥

کھنّڈ کھنّڈ کرِ بھوجنُ کِینو
تئُو ن بِسرِئو پانی --2--

ਖੰਡ ਖੰਡ ਕਰਿ ਭੋਜਨੁ ਕੀਨੋ
ਤਊ ਨ ਬਿਸਰਿਓ ਪਾਨੀ ॥੨॥

آپن باپے ناہی کِسی کو
بھاون کو ہرِ راجا --

ਆਪਨ ਬਾਪੈ ਨਾਹੀ ਕਿਸੀ ਕੋ
ਭਾਵਨ ਕੋ ਹਰਿ ਰਾਜਾ ॥

موہ پٹل سبھُ جگتُ بِیاپِئو
بھگت نہی سنّتاپا --3--

ਮੋਹ ਪਟਲ ਸਭੁ ਜਗਤੁ ਬਿਆਪਿਓ
ਭਗਤ ਨਹੀ ਸੰਤਾਪਾ ॥੩॥

کہِ روِداس بھگتِ اِک باڈھی
اب اِہ کا سِءُ کہِیئے --

ਕਹਿ ਰਵਿਦਾਸ ਭਗਤਿ ਇਕ ਬਾਢੀ
ਅਬ ਇਹ ਕਾ ਸਿਉ ਕਹੀਐ ॥

جا کارنِ ہم تُم آرادھے
سو دُکھُ اجہو سہِیئے --4--2--

ਜਾ ਕਾਰਨਿ ਹਮ ਤੁਮ ਆਰਾਧੇ
ਸੋ ਦੁਖੁ ਅਜਹੂ ਸਹੀਐ ॥੪॥੨॥

دُلبھ جنمُ پُنّن پھل پائِئو
بِرتھا جات ابِبیکےَ --

ਦੁਲਭ ਜਨਮੁ ਪੁੰਨ ਫਲ ਪਾਇਓ
ਬਿਰਥਾ ਜਾਤ ਅਬਿਬੇਕੈ ॥

راجے اِنّدر سمسرِ گرِہ آسن
بِنُ ہرِ بھگتِ کہہُ کِہ لیکھےَ --1--

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ
ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥

ن بِیچارِئو راجا رام کو رسُ --

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥

جِہ رس ان رس بِیسرِ جاہی --1-- رہاءُ
--

ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥
ਰਹਾਉ ॥

جانِ اجان بھئے ہم باور سوچ اسوچ دِوس جاہی --	----	ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥
اِنّدری سبل نِبل بِبیک بُدھِ پرمارتھ پرویس نہی --2--	----	ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥
کہیئت آن اچرِیئت ان کچھُ سمجھ ن پرے اپر مائِیا --	----	ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥
کہِ روِداس اُداس داس متِ پرہرِ کوپُ کرہُ جیء دئِیا --3--3--	----	ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
سُکھ ساگرُ سُرتر چِنّتامنِ کامدھین بسِ جا کے --	----	ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥
چارِ پدارتھ اسٹ دسا سِدھِ نو نِدھِ کر تل تا کے --1--	----	ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥
ہرِ ہرِ ہرِ ن جپہِ رسنا --	----	ਹਰਿ ਹਰਿ ਹਰਿ ਨ ਜਪਹਿ ਰਸਨਾ ॥
اور سبھ تیاگِ بچن رچنا --1-- رہاءُ --	----	ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥
نانا کھیان پُران بید بِدھِ چئُتیس اکھر ماںہی --	----	ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥
بیاس بچارِ کہِئو پرمارتھُ رام نام سرِ ناہی --2--	----	ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

سہج سمادھِ اُپادھِ رہت پھُنِ بڈّے بھاگِ لِو لاگی --	----	ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥
کہِ روِداس پرگاسُ رِدے دھرِ جنم مرن بھے بھاگی --3--4--	----	ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥
ج ءُ تُم گِرِور ت ءُ ہم مورا --	----	ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ج ءُ تُم چنّد ت ءُ ہم بھئے ہے چکورا --1--	----	ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
مادھوے تُم ن تورہُ ت ءُ ہم نہی تورہِ --	----	ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
تُم سِ ءُ تورِ کون سِ ءُ جورہِ --1-- رہاءُ --	----	ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
ج ءُ تُم دِیورا ت ءُ ہم باتی --	----	ਜਉ ਤੁਮ ਦੀਵਰਾ ਤਉ ਹਮ ਬਾਤੀ ॥
ج ءُ تُم تیرتھ ت ءُ ہم جاتی --2--	----	ਜਉ ਤੁਮ ਤੀਰਥ ਤਉ ਹਮ ਜਾਤੀ ॥੨॥
ساچی پرِیتِ ہم تُم سِ ءُ جوری --	----	ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
تُم سِ ءُ جورِ اور سنگِ توری --3--	Page# [659]	ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥
جہ جہ جاءُ تہا تیری سیوا --	----	ਜਹ ਜਹ ਜਾਉ ਤਹਾ ਤੇਰੀ ਸੇਵਾ ॥
تُم سو ٹھاکُرُ اءُرُ ن دیوا --4--	----	ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
تُمرے بھجن کٹہِ جم پھانْسا --	----	ਤੁਮਰੇ ਭਜਨ ਕਟਹਿ ਜਮ ਫਾਂਸਾ ॥
بھگتِ ہیت گاوے روِداسا --5--5--	----	ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥

جل کی بھِیتِ پون کا تھنّبھا رکت بُنّد کا گارا ۔۔	----	ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
ہاڈ ماس ناڑِیں کو پِنّجرُ پنّکھی بسےَ بِچارا ۔۔1۔۔	----	ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥
پّرانی کِیا میرا کِیا تیرا ۔۔	----	ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥
جَیسے ترور پنّکھِ بسیرا ۔۔1۔۔ رہاءُ ۔۔	----	ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥
راکھہُ کنّدھ اُسارہُ نیواں ۔۔	----	ਰਾਖਹੁ ਕੰਧ ਉਸਾਰਹੁ ਨੀਵਾਂ ॥
ساڈھے تِینِ ہاتھ تیری سِیواں ۔۔2۔۔	----	ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥
بنّکے بال پاگ سِرِ ڈیری ۔۔	----	ਬੰਕੇ ਬਾਲ ਪਾਗ ਸਿਰਿ ਡੇਰੀ ॥
اِہُ تنُ ہوئِگو بھسم کی ڈھیری ۔۔3۔۔	----	ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
اُوچے منّدر سُنّدر ناری ۔۔	----	ਊਚੇ ਮੰਦਰ ਸੁੰਦਰ ਨਾਰੀ ॥
رام نام بِنُ باجی[1] ہاری ۔۔4۔۔ | [1]بازی۔	----	ਰਾਮ ਨਾਮ ਬਿਨੁ ਬਾਜੀ ਹਾਰੀ ॥੪॥
میری جاتِ[1] کمینی پانْتِ کمینی اوچھا جنمُ ہمارا ۔۔ | [1]زاتِ۔	----	ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
تُم سرناگتِ راجا رام چنّد کہِ روِداس چمارا ۔۔5۔۔6۔۔	----	ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥
چمرٹا گانْٹھِ ن جنئی ۔۔	----	ਚਮਰਟਾ ਗਾਂਠਿ ਨ ਜਨਈ ॥
لوگُ گٹھاوےَ پنہی ۔۔1۔۔ رہاءُ ۔۔	----	ਲੋਗੁ ਗਠਾਵੈ ਪਨਹੀ ॥੧॥ ਰਹਾਉ ॥
آر نہی جِہ توپءُ ۔۔	----	ਆਰ ਨਹੀ ਜਿਹ ਤੋਪਉ ॥

نہی رانْبی ٹھاءُ روپءُ --1--	----	ਨਹੀ ਰਾਂਬੀ ਠਾਉ ਰੋਪਉ ॥੧॥
لوگُ گنّٹھِ گنّٹھِ کھرا بِگُوچا --	----	ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥
ہءُ بِنُ گانْٹھے جاءِ پہُوچا --2--	----	ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥
روِداسُ جپے رام ناما --	----	ਰਵਿਦਾਸੁ ਜਪੈ ਰਾਮ ਨਾਮਾ ॥
موہِ جم سِءُ ناہی کاما --3--7--	----	ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥
راگُ سورٹھِ بانْڑی بھگت بھیکھن کی	----	ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
نَینہُ نیرُ بہے تنُ کھینا بھۓ کیس دُدھ وانی --	----	ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
رُودھا کنّٹھُ سبدُ نہی اُچرے اب کِیا کرہِ پرانی --1--	----	ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥
رام راءِ ہوہِ بید بنواری --	----	ਰਾਮ ਰਾਇ ਹੋਹਿ ਬੈਦ ਬਨਵਾਰੀ ॥
اپنے سنّتہ لیہُ اُباری --1-- رہاءُ --	----	ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ماتھے پیر سریرِ جلنِ ہے کرک کریجے ماہی --	----	ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
اَیسی بیدن اُپجِ کھری بھئی وا کا اَئُکھدھُ ناہی --2--	----	ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥
ہرِ کا نامُ انّمرت جلُ نِرملُ اِہُ اَئُکھدھُ جگِ سارا --	----	ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥

گُر پرسادِ کہے جنُ بھِیکھنُ
پاوءُ موکھ دُیارا --3--1--

ਗੁਰ ਪਰਸਾਦਿ ਕਹੈ ਜਨੁ ਭੀਖਨੁ
ਪਾਵਉ ਮੋਖ ਦੁਆਰਾ ॥੩॥੧॥

اَیسا نامُ رتنُ نِرمولکُ
پُنّنِ پدارتھُ پائِیا --

ਐਸਾ ਨਾਮੁ ਰਤਨੁ ਨਿਰਮੋਲਕੁ
ਪੁੰਨਿ ਪਦਾਰਥੁ ਪਾਇਆ ॥

انِک جتن کرِ ہِردے راکھِیا
رتنُ ن چھپے چھپائِیا --1--

ਅਨਿਕ ਜਤਨ ਕਰਿ ਹਿਰਦੈ ਰਾਖਿਆ
ਰਤਨੁ ਨ ਛਪੈ ਛਪਾਇਆ ॥੧॥

ہرِ گُن کہتے کہنُ ن جائی --

ਹਰਿ ਗੁਨ ਕਹਤੇ ਕਹਨੁ ਨ ਜਾਈ ॥

جَیسے گُونّگے کی مِٹھِیائی --1-- رہاءُ --

ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥

رسنا رمت سُنت سُکھُ سْرونا
چِت چیتے سُکھُ ہوئی --

ਰਸਨਾ ਰਮਤ ਸੁਨਤ ਸੁਖੁ ਸ੍ਰਵਨਾ
ਚਿਤ ਚੇਤੇ ਸੁਖੁ ਹੋਈ ॥

کہُ بھِیکھن دُءِ نَین سنّتوکھے
جہ دیکھاں تہ سوئی --2--2--

ਕਹੁ ਭੀਖਨ ਦੁਇ ਨੈਨ ਸੰਤੋਖੇ
ਜਹ ਦੇਖਾਂ ਤਹ ਸੋਈ ॥੨॥੨॥

دھناسری مہلا[1] 1 گھرُ 1 چئُپدے | محلا[1]-

ਧਨਾਸਰੀ ਮਹਲਾ ੧ ਘਰੁ ੧ ਚਉਪਦੇ

ੴ سَتِنامُ کرتا پُرکھُ نِربھءُ نِروَیرُ اکال مُورتِ
اجُونی سَیبھنّ گُرپْرسادِ --

Page#
[660]

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

جیءُ ڈرتُ ہے آپݨا
کَے سِءُ کری پُکار --

ਜੀਉ ਡਰਤੁ ਹੈ ਆਪਣਾ
ਕੈ ਸਿਉ ਕਰੀ ਪੁਕਾਰ ॥

دُوکھ وِسارݨُ سیوِیا
سدا سدا داتارُ --1--

ਦੂਖ ਵਿਸਾਰਣੁ ਸੇਵਿਆ
ਸਦਾ ਸਦਾ ਦਾਤਾਰੁ ॥੧॥

ساہِبُ[1] میرا نِیت نوا
سدا سدا داتارُ --1-- رہاءُ -- |
[1]صاحِبُ-

ਸਾਹਿਬੁ ਮੇਰਾ ਨੀਤ ਨਵਾ
ਸਦਾ ਸਦਾ ਦਾਤਾਰੁ ॥੧॥ ਰਹਾਉ ॥

اندِنُ ساہِبُ[1] سیوِیۓ
انتِ چھڈاۓ سوءِ -- | [1]صاحِبُ-

ਅਨਦਿਨੁ ਸਾਹਿਬੁ ਸੇਵੀਐ
ਅੰਤਿ ਛਡਾਏ ਸੋਇ ॥

سُݨِ سُݨِ میری کامݨی
پارِ اُتارا ہوءِ --2--

ਸੁਣਿ ਸੁਣਿ ਮੇਰੀ ਕਾਮਣੀ
ਪਾਰਿ ਉਤਾਰਾ ਹੋਇ ॥੨॥

دئِیال تیرےَ نامِ ترا --

ਦਇਆਲ ਤੇਰੈ ਨਾਮਿ ਤਰਾ ॥

سد کُرباݨےَ[1] جاءُ --1-- رہاءُ -- |
[1]قُرباݨےَ-

ਸਦ ਕੁਰਬਾਣੈ ਜਾਉ ॥੧॥ ਰਹਾਉ ॥

سربنّ ساچا ایکُ ہےَ
دُوجا ناہی کوءِ --

ਸਰਬੰ ਸਾਚਾ ਏਕੁ ਹੈ
ਦੂਜਾ ਨਾਹੀ ਕੋਇ ॥

تا کی سیوا سو کرے
جا کءُ ندرِ کرے --3--

ਤਾ ਕੀ ਸੇਵਾ ਸੋ ਕਰੇ
ਜਾ ਕਉ ਨਦਰਿ ਕਰੇ ॥੩॥

تُدھُ باجھُ پِیارے کیو رہا --

ਤੁਧੁ ਬਾਝੁ ਪਿਆਰੇ ਕੇਵ ਰਹਾ ॥

سا وڈِیائی دیہِ
جِتُ نامِ تیرے لاگِ رہاں --

ਸਾ ਵਡਿਆਈ ਦੇਹਿ
ਜਿਤੁ ਨਾਮਿ ਤੇਰੇ ਲਾਗਿ ਰਹਾਂ ॥

دُوجا ناہی کوءِ
جِسُ آگےَ پِیارے جاءِ کہا --1-- رہاءُ
--

ਦੂਜਾ ਨਾਹੀ ਕੋਇ
ਜਿਸੁ ਆਗੈ ਪਿਆਰੇ ਜਾਇ ਕਹਾ ॥੧॥
ਰਹਾਉ ॥

سیوی ساہِبُ[1] آپݨا اورُ ن جاچنّ ءُ کوءِ -- | [1]صاحِبُ-	----	ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
نانکُ تا کا داسُ ہےَ بِنّد بِنّد چُکھ چُکھ ہوءِ --4--	----	ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
ساہِب[1] تیرے نام وِٹہُ بِنّد بِنّد چُکھ چُکھ ہوءِ --1-- رہاءُ --4--1-- | [1]صاحِب-	----	ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
دھناسری مہلا[1] 1 -- | [1]محلا-	----	ਧਨਾਸਰੀ ਮਹਲਾ ੧ ॥
ہم آدمی ہاں اِک دمی مُہلتِ مُہتُ ن جاݨا --	----	ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
نانکُ بِنوےَ تسےَ سریوہُ جا کے جی ء پراݨا --1--	----	ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
انّدھے جِیونا وِیچارِ دیکھِ کیتے کے دِنا --1-- رہاءُ --	----	ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥
ساسُ ماسُ سبھُ جی ءُ تُمارا تُو مےَ کھرا پِیارا --	----	ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
نانکُ سائِرُ ایو کہتُ ہےَ سچے پرودگارا --2--	----	ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥

جے تُو کِسے ن دیہی میرے ساہِبا[1] کِیا کو کڈھے گہنا -- | [1]صاحِبا-	----	ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
نانکُ بِنوے سو کِچھُ پائیٔے پُربِ لِکھے کا لہنا --3--	----	ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
نامُ کھسم[1] کا چِتِ ن کِیا کپٹی کپٹُ کماٹا -- | [1]خصم-	----	ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
جم دُیارِ جا پکڑِ چلائِیا تا چلدا پچھُتاٹا --4--	----	ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥
جب لگُ دُنیِیا رہیۓ نانک کِچھُ سُنیۓ کِچھُ کہِیۓ --	----	ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
بھالِ رہے ہم رہنٔ ن پائِیا جیوتِیا مرِ رہیۓ --5--2--	Page# [661]	ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥
دھناسری مہلا[1] 1 گھرُ دُوجا | [1]محلا-	----	ਧਨਾਸਰੀ ਮਹਲਾ ੧ ਘਰੁ ਦੂਜਾ
ੴ ستِگُر پڑسادِ --	----	ੴ ਸਤਿਗੁਰ ਪ੍ਰਸਾਦਿ ॥
کِءُ سِمری سِورِیا نہی جاءِ --	----	ਕਿਉ ਸਿਮਰੀ ਸਿਵਰਿਆ ਨਹੀ ਜਾਇ ॥
تپے ہِیاءُ جِیڑا بِللاءِ --	----	ਤਪੈ ਹਿਆਉ ਜੀਅੜਾ ਬਿਲਲਾਇ ॥
سِرجِ سوارے ساچا سوءِ --	----	ਸਿਰਜਿ ਸਵਾਰੇ ਸਾਚਾ ਸੋਇ ॥
تِسُ وِسرِۓ چنگا کِءُ ہوءِ --1--	----	ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥
ہِکمتِ[1] ہُکمِ[2] ن پائِیا جاءِ -- | [1]حِکمتِ- [2]حُکمِ-	----	ਹਿਕਮਤਿ ਹੁਕਮਿ ਨ ਪਾਇਆ ਜਾਇ ॥

	کِءُ کرِ ساچِ مِلءُ میری ماءِ --1-- رہاءُ --	ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥
	وکھرُ نامُ دیکھنڑ کوئی جاءِ --	ਵਖਰੁ ਨਾਮੁ ਦੇਖਣ ਕੋਈ ਜਾਇ ॥
	نا کو چاکھےَ نا کو کھاءِ --	ਨਾ ਕੋ ਚਾਖੈ ਨਾ ਕੋ ਖਾਇ ॥
	لوکِ پتینڑےَ ن پتِ ہوءِ --	ਲੋਕਿ ਪਤੀਣੈ ਨ ਪਤਿ ਹੋਇ ॥
	تا پتِ رہےَ راکھےَ جا سوءِ --2--	ਤਾ ਪਤਿ ਰਹੈ ਰਾਖੈ ਜਾ ਸੋਇ ॥੨॥
	جہ دیکھا تہ رہِیا سماءِ --	ਜਹ ਦੇਖਾ ਤਹ ਰਹਿਆ ਸਮਾਇ ॥
	تُدھُ بِنُ دُوجا ناہی جاءِ --	ਤੁਧੁ ਬਿਨੁ ਦੂਜਾ ਨਾਹੀ ਜਾਇ ॥
	جے کو کرے کیتےَ کیا ہوءِ --	ਜੇ ਕੋ ਕਰੇ ਕੀਤੈ ਕਿਆ ਹੋਇ ॥
[1] بخشے	جِس نو بکھسے[1] ساچا سوءِ --3--	ਜਿਸ ਨੋ ਬਖਸੇ ਸਾਚਾ ਸੋਇ ॥੩॥
	ہنڑِ اُٹھِ چلنڑا مُہتِ کِ تالِ --	ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥
	کِیا مُہُ دیسا گُنڑ نہی نالِ --	ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥
	جَیسی ندرِ کرے تَیسا ہوءِ --	ਜੈਸੀ ਨਦਰਿ ਕਰੇ ਤੈਸਾ ਹੋਇ ॥
	وِنُڑ ندری نانک نہی کوءِ --3--1--4--	ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥
[1] محلا	دھناسری مہلا[1] 1 --	ਧਨਾਸਰੀ ਮਹਲਾ ੧ ॥
	ندرِ کرے تا سِمرِیا جاءِ --	ਨਦਰਿ ਕਰੇ ਤਾ ਸਿਮਰਿਆ ਜਾਇ ॥
	آتما ڈروے رہےَ لِو لاءِ --	ਆਤਮਾ ਦ੍ਰਵੈ ਰਹੈ ਲਿਵ ਲਾਇ ॥
	آتما پراتما ایکو کرےَ --	ਆਤਮਾ ਪਰਾਤਮਾ ਏਕੋ ਕਰੈ ॥

ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥	----	انّتر کی دُبِدھا انّترِ مرے --1--
ਗੁਰ ਪਰਸਾਦੀ ਪਾਇਆ ਜਾਇ ॥	----	گُر پرسادی پائِیا جاءِ --
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥	----	ہرِ سِءُ چِتُ لاگَے پھِرِ کالُ ن کھاءِ --1-- رہاءُ --
ਸਚਿ ਸਿਮਰਿਐ ਹੋਵੈ ਪਰਗਾਸੁ ॥	----	سچِ سِمرِئَے ہووَے پرگاسُ --
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥	----	تا تے بِکھِیا مہِ رہَے اُداسُ --
ਸਤਿਗੁਰ ਕੀ ਐਸੀ ਵਡਿਆਈ ॥	----	ستِگُر کی اَیسی وڈِیائی --
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥	----	پُتّر کلتّر وِچے گتِ پائی --2--
ਐਸੀ ਸੇਵਕੁ ਸੇਵਾ ਕਰੈ ॥	----	اَیسی سیوکُ سیوا کرَے --
ਜਿਸ ਕਾ ਜੀਉ ਤਿਸੁ ਆਗੈ ਧਰੈ ॥	----	جِس کا جیءُ تِسُ آگَے دھرَے --
ਸਾਹਿਬ ਭਾਵੈ ਸੋ ਪਰਵਾਣੁ ॥	----	ساہِب[1] بھاوَے سو پرواݨُ -- | [1]صاحِب-
ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥	----	سو سیوکُ درگہ پاوَے ماݨُ --3--
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥	----	ستِگُر کی مُورتِ ہِردَے وسائے --
ਜੋ ਇਛੈ ਸੋਈ ਫਲੁ ਪਾਏ ॥	----	جو اِچھَے سوئی پھلُ پائے --
ਸਾਚਾ ਸਾਹਿਬੁ ਕਿਰਪਾ ਕਰੈ ॥	----	ساچا ساہِبُ[1] کِرپا کرَے -- | [1]صاحِبُ-
ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥	----	سو سیوکُ جم تے کَیسا ڈرَے --4--
ਭਨਤਿ ਨਾਨਕੁ ਕਰੇ ਵੀਚਾਰੁ ॥	----	بھنتِ نانکُ کرے وِیچارُ --
ਸਾਚੀ ਬਾਣੀ ਸਿਉ ਧਰੇ ਪਿਆਰੁ ॥	----	ساچی باݨی سِءُ دھرے پِیارُ --
ਤਾ ਕੋ ਪਾਵੈ ਮੋਖ ਦੁਆਰੁ ॥	----	تا کو پاوَے موکھ دُیارُ --

جپُ تپُ سبھُ اِہُ سبدُ ہے سارُ --4--2--5--	----	ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥
دھناسری مہلا[1] 1 -- | محلا[1]-	----	ਧਨਾਸਰੀ ਮਹਲਾ ੧ ॥
جی ءُ تپت ہے بارو بار --	----	ਜੀਉ ਤਪਤੁ ਹੈ ਬਾਰੋ ਬਾਰ ॥
تپِ تپِ کھپے بہُت بیکار --	----	ਤਪਿ ਤਪਿ ਖਪੈ ਬਹੁਤੁ ਬੇਕਾਰ ॥
جے تنِ بانْی وِسرِ جاءِ --	----	ਜੈ ਤਨਿ ਬਾਣੀ ਵਿਸਰਿ ਜਾਇ ॥
جِءُ پکا روگی وِللاءِ --1--	----	ਜਿਉ ਪਕਾ ਰੋਗੀ ਵਿਲਲਾਇ ॥੧॥
بہُتا بولنْ جھکھنْ ہوءِ --	----	ਬਹੁਤਾ ਬੋਲਣੁ ਝਖਣੁ ਹੋਇ ॥
وِنْ بولے جانْئے سبھُ سوءِ --1-- رہاءُ --	----	ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥
جِنِ کن کیتے اکھی ناکُ --	----	ਜਿਨਿ ਕਨ ਕੀਤੇ ਅਖੀ ਨਾਕੁ ॥
جِنِ جِہوا دِتی بولے تاتُ --	----	ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥
جِنِ منُ راکھِیا اگنی پاءِ --	----	ਜਿਨਿ ਮਨੁ ਰਾਖਿਆ ਅਗਨੀ ਪਾਇ ॥
واجے پونْ آکھے سبھ جاءِ --2--	Page# [662]	ਵਾਜੈ ਪਵਣੁ ਆਖੈ ਸਭ ਜਾਇ ॥੨॥
جیتا موہُ پریت سُیاد --	----	ਜੇਤਾ ਮੋਹੁ ਪਰੀਤਿ ਸੁਆਦ ॥
سبھا کالکھ داگا داگ --	----	ਸਭਾ ਕਾਲਖ ਦਾਗਾ ਦਾਗ ॥
داگ دوس مُہِ چلِیا لاءِ --	----	ਦਾਗ ਦੋਸ ਮੁਹਿ ਚਲਿਆ ਲਾਇ ॥
درگہ بَیسنْ ناہی جاءِ --3--	----	ਦਰਗਹ ਬੈਸਣ ਨਾਹੀ ਜਾਇ ॥੩॥
کرمِ ملے آکھنْ تیرا ناءُ --	----	ਕਰਮਿ ਮਿਲੈ ਆਖਣੁ ਤੇਰਾ ਨਾਉ ॥

جِتُ لگِ ترڼا ہورُ نہی تھاءُ -- ---- ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥

جے کو ڈُوبےَ پھِرِ ہووےَ سار -- ---- ਜੇ ਕੋ ਡੂਬੈ ਫਿਰਿ ਹੋਵੈ ਸਾਰ ॥

نانکُ ساچا سرب داتار --4--3--5-- ---- ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥

دھناسری مہلا[1] 1 -- | [1]محلا- ---- ਧਨਾਸਰੀ ਮਹਲਾ ੧ ॥

چورُ سلاہے چِیتُ ن بھیِجےَ -- ---- ਚੋਰੁ ਸਲਾਹੇ ਚੀਤੁ ਨ ਭੀਜੈ ॥

جے بدی کرے تا تسُو ن چھیِجےَ -- ---- ਜੇ ਬਦੀ ਕਰੇ ਤਾ ਤਸੂ ਨ ਛੀਜੈ ॥

چور کی ہاما بھرے ن کوءِ -- ---- ਚੋਰ ਕੀ ਹਾਮਾ ਭਰੇ ਨ ਕੋਇ ॥

چورُ کِیا چنّگا کِءُ ہوءِ --1-- ---- ਚੋਰੁ ਕੀਆ ਚੰਗਾ ਕਿਉ ਹੋਇ ॥੧॥

سُنڑِ من انّدھے کُتے کوڑِیار -- ---- ਸੁਣਿ ਮਨ ਅੰਧੇ ਕੁਤੇ ਕੂੜਿਆਰ ॥

بِنُ بولے بُوجھیِئےَ سچِیار --1-- رہاءُ -- ---- ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥

چورُ سُیالِءُ چورُ سِیاڼا -- ---- ਚੋਰੁ ਸੁਆਲਿਉ ਚੋਰੁ ਸਿਆਣਾ ॥

کھوٹے کا مُلُ ایکُ دُگاڼا -- ---- ਖੋਟੇ ਕਾ ਮੁਲੁ ਏਕੁ ਦੁਗਾਣਾ ॥

جے ساتھِ رکھیِئےَ دِیجےَ رلاءِ -- ---- ਜੇ ਸਾਥਿ ਰਖੀਐ ਦੀਜੈ ਰਲਾਇ ॥

جا پرکھیِئےَ کھوٹا ہوءِ جاءِ --2-- ---- ਜਾ ਪਰਖੀਐ ਖੋਟਾ ਹੋਇ ਜਾਇ ॥੨॥

جَیسا کرے سُ تَیسا پاوےَ -- ---- ਜੈਸਾ ਕਰੇ ਸੁ ਤੈਸਾ ਪਾਵੈ ॥

آپِ بیِجِ آپے ہی کھاوےَ -- ---- ਆਪਿ ਬੀਜਿ ਆਪੇ ਹੀ ਖਾਵੈ ॥

جے وڈِیائِیا آپے کھاءِ -- ---- ਜੇ ਵਡਿਆਈਆ ਆਪੇ ਖਾਇ ॥

جیہی سُرتِ تیہےَ راہِ جاءِ --3-- ---- ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥

جے سءُ کوڑِیا کوُڑُ کباڑُ -- ---- ਜੇ ਸਉ ਕੂੜੀਆ ਕੂੜੁ ਕਬਾੜੁ ॥

بھاوےَ سبھُ آکھءُ سنّسارُ --	----	ਭਾਵੈ ਸਭੁ ਆਖਉ ਸੰਸਾਰੁ ॥
تُدھُ بھاوےَ ادھی پرواݨُ --	----	ਤੁਧੁ ਭਾਵੈ ਅਧੀ ਪਰਵਾਣੁ ॥
نانک جاݨےَ جاݨُ سُجاݨُ --6--4--4--	----	ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥
دھناسری مہلا[1] 1 -- | [1]محلا-	----	ਧਨਾਸਰੀ ਮਹਲਾ ੧ ॥
کائِیا کا گدُ منُ پرواݨا --	----	ਕਾਇਆ ਕਾਗਦੁ ਮਨੁ ਪਰਵਾਣਾ ॥
سِر کے لیکھ ن پڑھے اِیاݨا --	----	ਸਿਰ ਕੇ ਲੇਖ ਨ ਪੜੈ ਇਆਣਾ ॥
درگہ گھڑِیئہِ تینے لیکھ --	----	ਦਰਗਹ ਘੜੀਅਹਿ ਤੀਨੇ ਲੇਖ ॥
کھوٹا کامِ ن آوےَ ویکھُ --1--	----	ਖੋਟਾ ਕਾਮਿ ਨ ਆਵੈ ਵੇਖੁ ॥੧॥
نانک جے وِچ رُپا ہوءِ --	----	ਨਾਨਕ ਜੇ ਵਿਚਿ ਰੁਪਾ ਹੋਇ ॥
کھرا کھرا آکھےَ سبھُ کوءِ --1-- رہاءُ --	----	ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥
کادی[1] کوُڑُ بولِ ملُ کھاءِ -- | [1]قادی-	----	ਕਾਦੀ ਕੂੜੁ ਬੋਲਿ ਮਲੁ ਖਾਇ ॥
بّراہمݨُ ناوےَ جِیا گھاءِ --	----	ਬ੍ਰਾਹਮਣੁ ਨਾਵੈ ਜੀਆ ਘਾਇ ॥
جوگی جُگتِ ن جاݨےَ انّدھُ --	----	ਜੋਗੀ ਜੁਗਤਿ ਨ ਜਾਣੈ ਅੰਧੁ ॥
تینے اوجاڑے کا بنّدھُ --2--	----	ਤੀਨੇ ਓਜਾੜੇ ਕਾ ਬੰਧੁ ॥੨॥
سو جوگی جو جُگتِ پچھاݨےَ --	----	ਸੋ ਜੋਗੀ ਜੋ ਜੁਗਤਿ ਪਛਾਣੈ ॥
گُر پرسادی ایکو جاݨےَ --	----	ਗੁਰ ਪਰਸਾਦੀ ਏਕੋ ਜਾਣੈ ॥
کاجی[1] سو جو اُلٹی کرے -- | [1]قاضی-	----	ਕਾਜੀ ਸੋ ਜੋ ਉਲਟੀ ਕਰੈ ॥
گُر پرسادی جِیوتُ مرے --	----	ਗੁਰ ਪਰਸਾਦੀ ਜੀਵਤੁ ਮਰੈ ॥

سو بّراہمنُ جو بّرہمُ بیچارے --	----	ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥
آپِ ترے سگلے کُل تارے --3--	----	ਆਪਿ ਤਰੈ ਸਗਲੇ ਕੁਲ ਤਾਰੈ ॥੩॥
دانسبنّدُ[1] سوئی دِلِ دھووے -- | [1]دانشبنّدُ-	----	ਦਾਨਸਬੰਦੁ ਸੋਈ ਦਿਲਿ ਧੋਵੈ ॥
مُسلمانُ سوئی ملُ کھووے --	----	ਮੁਸਲਮਾਣੁ ਸੋਈ ਮਲੁ ਖੋਵੈ ॥
پڑِیا بُوجھے سو پروانُ --	----	ਪੜਿਆ ਬੂਝੈ ਸੋ ਪਰਵਾਣੁ ॥
جِسُ سِرِ درگہ کا نِیسانُ[1] --4--5--7-- | [1]نِیشانُ-	----	ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥
دھناسری مہلا[1] 1 گھرُ 3 | [1]محلا-	----	ਧਨਾਸਰੀ ਮਹਲਾ ੧ ਘਰੁ ੩
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کالُ ناہی جوگُ ناہی ناہی ست کا ڈھبُ --	----	ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥
تھانسٹ جگ بھرِسٹ ہوئے ڈُوبتا اِو جگُ --1--	----	ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥
کل مہِ رام نامُ سارُ --	----	ਕਲ ਮਹਿ ਰਾਮ ਨਾਮੁ ਸਾਰੁ ॥
اکھی ت مِیٹہِ ناک پکڑہِ ٹھگنڑ کءُ سنّسارُ --1-- رہاءُ --	----	ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥
آٹ سیتی ناکُ پکڑہِ سُوجھتے تِن لوءَ --	----	ਆਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥

مگر پاچھےَ کچھُ ن سُوجھےَ ایہُ پدمُ الوء --2--	----	ਮਗਰ ਪਾਛੈ ਕਛੁ ਨ ਸੁਝੈ ਏਹੁ ਪਦਮੁ ਅਲੋਅ ॥੨॥
کھتّرییا ت دھرمُ چھوڈِیا ملیچھ بھاکھِیا گہی --	Page# [663]	ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
سّرِسٹِ سبھ اِک ورن ہوئی دھرم کی گتِ رہی --3--	----	ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥
اسٹ ساج ساجِ پُرانْ سودھہِ کرہِ بید ابھیاسُ --	----	ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥
بِنُ نام ہرِ کے مُکتِ ناہی کہےَ نانکُ داسُ --4--1--6--8--	----	ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥
دھناسری مہلا[1] 1 آرتی | محلا[1]	----	ਧਨਾਸਰੀ ਮਹਲਾ ੧ ਆਰਤੀ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
گگن مےَ تھالُ روِ چنّدُ دِیپک بنے تارِکا منّڈل جنک موتی --	----	ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
دھُوپُ ملیانلو پونْ چورو کرے سگل بنراءِ پھُولنّت جوتی --1--	----	ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
کَیسی آرتی ہوءِ بھو کھنّڈنا تیری آرتی --	----	ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
انہتا سبد واجنّت بھیری --1-- رہاءُ --	----	ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

سہس تو نَین نن نَین ہےَ توہِ کےُ ءُ سہس مُورتِ ننا ایک توہی ـ ـ	----	ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
سہس پد بِمل نن ایک پد گنّدھ بِنُ سہس تو گنّدھ اِو چلت موہی ـ ـ2ـ ـ	----	ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
سبھ مہِ جوتِ جوتِ ہےَ سوءِ ـ ـ	----	ਸਭ ਮਹਿ ਜੋਤਿ ਜੋਤਿ ਹੈ ਸੋਇ ॥
تِس کےَ چانڑِ سبھ مہِ چانڑُ ہوءِ ـ ـ	----	ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
گُر ساکھی جوتِ پرگٹُ ہوءِ ـ ـ	----	ਗੁਰ ਸਾਖੀ ਜੋਤਿ ਪਰਗਟੁ ਹੋਇ ॥
جو تِسُ بھاوےَ سُ آرتی ہوءِ ـ ـ3ـ ـ	----	ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ہرِ چرنڑ کمل مکرنّد لوبھِت منو اندِنو موہِ آہی پِیاسا ـ ـ	----	ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
کّرِپا جلُ دیہِ نانک سارِنّگ کےُ ءُ ہوءِ جا تے تیرےَ نامِ واسا ـ ـ9ـ ـ7ـ ـ1ـ ـ4ـ ـ	----	ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥
دھناسری مہلا[1] 3 گھرُ 2 چئُپدے | محلا[1]-	----	ਧਨਾਸਰੀ ਮਹਲਾ ੩ ਘਰੁ ੨ ਚਉਪਦੇ
ੴ ستِگر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
اِہُ دھنُ اکھُٹُ ن نِکھُٹےَ ن جاءِ ـ ـ	----	ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥

پُورے ستِگُرِ دِییا دِکھاءِ --	----	ਪੂਰੈ ਸਤਿਗੁਰਿ ਦੀਆ ਦਿਖਾਇ ॥
اُپنے ستِگُر کءُ سد بلِ جائی --	----	ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥
گُر کِرپا تے ہرِ منّنِ وسائی --1--	----	ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥
سے دھنونّت ہرِ نامِ لِو لاءِ --	----	ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥
گُرِ پُورے ہرِ دھنُ پرگاسِیا ہرِ کِرپا تے وسےَ منِ آءِ -- رہاءُ --	----	ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥
اوگُنڑ کاٹِ گُنڑ رِدے سماءِ --	----	ਅਵਗੁਣ ਕਾਟਿ ਗੁਣ ਰਿਦੈ ਸਮਾਇ ॥
پُورے گُر کےَ سہجِ سُبھاءِ --	----	ਪੂਰੇ ਗੁਰ ਕੈ ਸਹਜਿ ਸੁਭਾਇ ॥
پُورے گُر کی ساچی بانڑی --	----	ਪੂਰੇ ਗੁਰ ਕੀ ਸਾਚੀ ਬਾਣੀ ॥
سُکھ من انّترِ سہجِ سمانڑی --2--	----	ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥
ایکُ اچرجُ جن دیکھہُ بھائی --	----	ਏਕੁ ਅਚਰਜੁ ਜਨ ਦੇਖਹੁ ਭਾਈ ॥
دُبِدھا مارِ ہرِ منّنِ وسائی --	----	ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥
نامُ اموُلکُ ن پائِیا جاءِ --	----	ਨਾਮੁ ਅਮੋਲਕੁ ਨ ਪਾਇਆ ਜਾਇ ॥
گُر پرسادِ وسےَ منِ آءِ --3--	----	ਗੁਰ ਪਰਸਾਦਿ ਵਸੈ ਮਨਿ ਆਇ ॥੩॥
سبھ مہِ وسےَ پ٘ربھُ ایکو سوءِ --	----	ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥
گُرمتی گھٹِ پرگٹُ ہوءِ --	----	ਗੁਰਮਤੀ ਘਟਿ ਪਰਗਟੁ ਹੋਇ ॥
سہجے جِنِ پ٘ربھُ جانڑِ پچھانڑِیا --	----	ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥
نانکُ نامُ ملےَ منُ مانِیا --4--1--	----	ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
دھناسری مہلا[1] 3 -- | [1]محلا-	Page# [664]	ਧਨਾਸਰੀ ਮਹਲਾ ੩ ॥

ہرِ نامُ دھنُ نِرملُ اتِ اپارا --	----	ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥
گُر کے سبدِ بھرے بھنڈّارا --	----	ਗੁਰ ਕੈ ਸਬਦਿ ਭਰੇ ਭੰਡਾਰਾ ॥
نام دھن بِنُ ہور سبھ بِکھُ جانُ --	----	ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥
مائِیا موہِ جلے ابھِمانُ --1--	----	ਮਾਇਆ ਮੋਹਿ ਜਲੈ ਅਭਿਮਾਨੁ ॥੧॥
گُرمُکھِ ہرِ رسُ چاکھے کوءِ --	----	ਗੁਰਮੁਖਿ ਹਰਿ ਰਸੁ ਚਾਖੈ ਕੋਇ ॥
تِسُ سدا اننّدُ ہووے دِنُ راتی پُورے بھاگِ پراپتِ ہوءِ -- رہاءُ --	----	ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥
سبدُ دِیپکُ ورتے تِہُ لوءِ --	----	ਸਬਦੁ ਦੀਪਕੁ ਵਰਤੈ ਤਿਹੁ ਲੋਇ ॥
جو چاکھے سو نِرملُ ہوءِ --	----	ਜੋ ਚਾਖੈ ਸੋ ਨਿਰਮਲੁ ਹੋਇ ॥
نِرمل نامِ ہئُمے ملُ دھوءِ --	----	ਨਿਰਮਲ ਨਾਮਿ ਹਉਮੈ ਮਲੁ ਧੋਇ ॥
ساچی بھگتِ سدا سُکھُ ہوءِ --2--	----	ਸਾਚੀ ਭਗਤਿ ਸਦਾ ਸੁਖੁ ਹੋਇ ॥੨॥
جِنِ ہرِ رسُ چاکھِیا سو ہرِ جنُ لوگُ --	----	ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥
تِسُ سدا ہرکھُ ناہی کدے سوگُ --	----	ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥
آپِ مُکتُ اورا مُکتُ کراوے --	----	ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥
ہرِ نامُ جپے ہرِ تے سُکھُ پاوے --3--	----	ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥
بِنُ ستِگُر سبھ مُئی بِللاءِ --	----	ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥
اندِنُ داجھہِ ساتِ ن پاءِ --	----	ਅਨਦਿਨੁ ਦਾਝਹਿ ਸਾਤਿ ਨ ਪਾਇ ॥
ستِگُرُ ملے سبھ ترِسن بُجھائے --	----	ਸਤਿਗੁਰੁ ਮਿਲੈ ਸਭ ਤ੍ਰਿਸਨ ਬੁਝਾਏ ॥

نانکؑ نامِ سانْتِ سُکھُ پاۓ --4--2--	----	ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥
دھناسری مہلا[1] 3 -- | [1]محلا-	----	ਧਨਾਸਰੀ ਮਹਲਾ ੩ ॥
سدا دھنُ انّترِ نامُ سمالے --	----	ਸਦਾ ਧਨੁ ਅੰਤਰਿ ਨਾਮੁ ਸਮਾਲੇ ॥
جیء جنّت جِنہِ پّرتپالے --	----	ਜੀਅ ਜੰਤ ਜਿਨਹਿ ਪ੍ਰਤਿਪਾਲੇ ॥
مُکتِ پدارتھُ تِن کءُ پاۓ --	----	ਮੁਕਤਿ ਪਦਾਰਥੁ ਤਿਨ ਕਉ ਪਾਏ ॥
ہرِ کےَ نامِ رتے لِو لاۓ --1--	----	ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥
گُر سیوا تے ہرِ نامُ دھنُ پاوےَ --	----	ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥
انّترِ پرگاسُ ہرِ نامُ دھِیاوےَ -- رہاءُ --	----	ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥
اِہُ ہرِ رنّگُ گُوڑا دھن پِر ہوءِ --	----	ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥
سانْتِ سِیگارُ راوے پّربھُ سوءِ --	----	ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥
ہئُمےَ وِچِ پّربھُ کوءِ ن پاۓ --	----	ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥
مُولہُ بھُلا جنمُ گواۓ --2--	----	ਮੂਲਹੁ ਭੁਲਾ ਜਨਮੁ ਗਵਾਏ ॥੨॥
گُر تے ساتِ سہج سُکھُ باݨی --	----	ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥
سیوا ساچی نامِ سماݨی --	----	ਸੇਵਾ ਸਾਚੀ ਨਾਮਿ ਸਮਾਣੀ ॥
سبدِ ملےَ پّرِیتمُ سدا دھِیاۓ --	----	ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥
ساچ نامِ وڈِیائی پاۓ --3--	----	ਸਾਚ ਨਾਮਿ ਵਡਿਆਈ ਪਾਏ ॥੩॥
آپے کرتا جُگِ جُگِ سوءِ --	----	ਆਪੇ ਕਰਤਾ ਜੁਗਿ ਜੁਗਿ ਸੋਇ ॥
ندرِ کرے میلاوا ہوءِ --	----	ਨਦਰਿ ਕਰੇ ਮੇਲਾਵਾ ਹੋਇ ॥
گُرباݨی تے ہرِ منّنِ وساۓ --	----	ਗੁਰਬਾਣੀ ਤੇ ਹਰਿ ਮੰਨਿ ਵਸਾਏ ॥

نانک ساچِ رتے پّربھِ آپ مِلاۓ --4--3--	----	ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥
دھناسری مہلا[1] 3 تِیجا -- | محلا[1]-	----	ਧਨਾਸਰੀ ਮਹਲਾ ੩ ਤੀਜਾ ॥
جگُ مَیلا مَیلو ہوءِ جاءِ --	----	ਜਗੁ ਮੈਲਾ ਮੈਲੋ ਹੋਇ ਜਾਇ ॥
آوے جاءِ دُوجے لوبھاءِ --	----	ਆਵੈ ਜਾਇ ਦੂਜੈ ਲੋਭਾਇ ॥
دُوجے بھاءِ سبھ پرج وِگوئی --	----	ਦੂਜੈ ਭਾਇ ਸਭ ਪਰਜ ਵਿਗੋਈ ॥
منمُکھِ چوٹا کھاءِ اپنی پتِ کھوئی --1--	----	ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥
گُر سیوا تے جنُ نِرملُ ہوءِ --	----	ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥
انترِ نامُ وسے پتِ اُوتم ہوءِ -- رہاءُ --	----	ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥
گُرمُکھِ اُبرے ہر سرنائی --	----	ਗੁਰਮੁਖਿ ਉਬਰੇ ਹਰਿ ਸਰਣਾਈ ॥
رام نامِ راتے بھگتِ دِرڑائی --	----	ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥
بھگتِ کرے جنُ وڈِیائی پاۓ --	----	ਭਗਤਿ ਕਰੇ ਜਨੁ ਵਡਿਆਈ ਪਾਏ ॥
ساچِ رتے سُکھ سہجِ سماۓ --2--	----	ਸਾਚਿ ਰਤੇ ਸੁਖ ਸਹਜਿ ਸਮਾਏ ॥੨॥
ساچے کا گاہکُ وِرلا کو جانُ --	----	ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥
گُر کے سبدِ آپُ پچھانُ --	----	ਗੁਰ ਕੈ ਸਬਦਿ ਆਪੁ ਪਛਾਣੁ ॥
ساچی راسِ ساچا واپارُ --	----	ਸਾਚੀ ਰਾਸਿ ਸਾਚਾ ਵਾਪਾਰੁ ॥
سو دھنّنُ پُرکھُ جِسُ نامِ پِیارُ --3--	----	ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥
تِن پّربھِ ساچے اِکِ سچ لاۓ --	----	ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥
اُوتم بانی سبدُ سُناۓ --	----	ਊਤਮ ਬਾਣੀ ਸਬਦੁ ਸੁਣਾਏ ॥

پّربھ ساچے کی ساچی کار ۔۔	----	ਪ੍ਰਭ ਸਾਚੇ ਕੀ ਸਾਚੀ ਕਾਰ ॥
نانک نامِ سوارݨہار ۔۔4۔۔4۔۔	Page# [665]	ਨਾਨਕ ਨਾਮਿ ਸਵਾਰਣਹਾਰ ॥੪॥੪॥
دھناسری مہلا[1] 3 ۔۔ | [1]محلا۔	----	ਧਨਾਸਰੀ ਮਹਲਾ ੩ ॥
جو ہرِ سیوہِ تِن بلِ جاءُ ۔۔	----	ਜੋ ਹਰਿ ਸੇਵਹਿ ਤਿਨ ਬਲਿ ਜਾਉ ॥
تِن ہِردے ساچُ سچا مُکھِ ناءُ ۔۔	----	ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥
ساچو ساچُ سمالِہُ دُکھُ جاءِ ۔۔	----	ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥
ساچےَ سبدِ وسےَ منِ آءِ ۔۔1۔۔	----	ਸਾਚੈ ਸਬਦਿ ਵਸੈ ਮਨਿ ਆਇ ॥੧॥
گُرباݨی سُݨِ مَیلُ گواۓ ۔۔	----	ਗੁਰਬਾਣੀ ਸੁਣਿ ਮੈਲੁ ਗਵਾਏ ॥
سہجے ہرِ نامُ منّنِ وساۓ ۔۔1۔۔ رہاءُ ۔۔	----	ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥
کوڑُ کُستُ ترِسنا اگنِ بُجھاۓ ۔۔	----	ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥
انّترِ سانْتِ سہجِ سُکھُ پاۓ ۔۔	----	ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥
گُر کےَ بھاݨےَ چلےَ تا آپُ جاءِ ۔۔	----	ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥
ساچُ مہلُ[1] پاۓ ہرِ گُݨ گاءِ ۔۔2۔۔ | [1]محلُ۔	----	ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥
ن سبدُ بُوجھےَ ن جاݨےَ باݨی ۔۔	----	ਨ ਸਬਦੁ ਬੂਝੈ ਨ ਜਾਣੈ ਬਾਣੀ ॥
منمُکھِ انّدھے دُکھِ وِہاݨی ۔۔	----	ਮਨਮੁਖਿ ਅੰਧੇ ਦੁਖਿ ਵਿਹਾਣੀ ॥
ستِگُرُ بھیٹے تا سُکھُ پاۓ ۔۔	----	ਸਤਿਗੁਰੁ ਭੇਟੇ ਤਾ ਸੁਖੁ ਪਾਏ ॥
ہئُمےَ وِچہُ ٹھاکِ رہاۓ ۔۔3۔۔	----	ਹਉਮੈ ਵਿਚਹੁ ਠਾਕਿ ਰਹਾਏ ॥੩॥
کِس نو کہیِۓَ داتا اِکُ سوءِ ۔۔	----	ਕਿਸ ਨੋ ਕਹੀਐ ਦਾਤਾ ਇਕੁ ਸੋਇ ॥

کِرپا کرے سبدِ مِلاوا ہوءِ --	----	ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥
مِلِ پرِّیتم ساچے گُݨ گاوا --	----	ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥
نانک ساچے ساچا بھاوا --4--5--	----	ਨਾਨਕ ਸਾਚੇ ਸਾਚਾ ਭਾਵਾ ॥੪॥੫॥
دھناسری مہلا[1] 3 -- | [1]محلا-	----	ਧਨਾਸਰੀ ਮਹਲਾ ੩ ॥
منُ مرےَ دھاتُ مرِ جاءِ --	----	ਮਨੁ ਮਰੈ ਧਾਤੁ ਮਰਿ ਜਾਇ ॥
بِنُ من مُوئے کَیسے ہرِ پاءِ --	----	ਬਿਨੁ ਮਨ ਮੁਏ ਕੈਸੇ ਹਰਿ ਪਾਇ ॥
اِہُ منُ مرےَ دارُو جاݨےَ کوءِ --	----	ਇਹੁ ਮਨੁ ਮਰੈ ਦਾਰੂ ਜਾਣੈ ਕੋਇ ॥
منُ سبدِ مرےَ بُوجھےَ جنُ سوءِ --1--	----	ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
جِس نو بکھسے[1] ہرِ دے وڈِیائی -- | [1]بخشے-	----	ਜਿਸ ਨੋ ਬਖਸੇ ਹਰਿ ਦੇ ਵਡਿਆਈ ॥
گُر پرسادِ وسےَ منِ آئی -- رہاءُ --	----	ਗੁਰ ਪਰਸਾਦਿ ਵਸੈ ਮਨਿ ਆਈ ॥ ਰਹਾਉ ॥
گُرمُکھِ کرݨی کار کماوےَ --	----	ਗੁਰਮੁਖਿ ਕਰਣੀ ਕਾਰ ਕਮਾਵੈ ॥
تا اِسُ من کی سوجھی پاوےَ --	----	ਤਾ ਇਸੁ ਮਨ ਕੀ ਸੋਝੀ ਪਾਵੈ ॥
منُ مےَ متُ مَیگل مِکدارا --	----	ਮਨੁ ਮੈ ਮਤੁ ਮੈਗਲ ਮਿਕਦਾਰਾ ॥
گُرُ انّکسُ مارِ جِیوالݨہارا --2--	----	ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥
منُ اسادھُ سادھےَ جنُ کوئی --	----	ਮਨੁ ਅਸਾਧੁ ਸਾਧੈ ਜਨੁ ਕੋਈ ॥
اچرُ چرےَ تا نِرملُ ہوئی --	----	ਅਚਰੁ ਚਰੈ ਤਾ ਨਿਰਮਲੁ ਹੋਈ ॥
گُرمُکھِ اِہُ منُ لِئیا سوارِ --	----	ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
ہئُمےَ وِچہُ تجےَ وِکار --3--	----	ਹਉਮੈ ਵਿਚਹੁ ਤਜੈ ਵਿਕਾਰ ॥੩॥
جو دھُرِ رکھِئنُ میلِ مِلاءِ --	----	ਜੋ ਧੁਰਿ ਰਖਿਅਨੁ ਮੇਲਿ ਮਿਲਾਇ ॥

کدے ن وِچھُڑہِ سبدِ سماءِ -- ---- ਕਦੇ ਨ ਵਿਛੁੜਹਿ ਸਬਦਿ ਸਮਾਇ ॥

آپنڑی کلا آپے پرّبھُ جانڑےَ -- ---- ਆਪਣੀ ਕਲਾ ਆਪੇ ਪ੍ਰਭੁ ਜਾਣੈ ॥

نانک گُرمُکھِ نامُ پچھانڑےَ --4--6-- ---- ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੬॥

دھناسری مہلا[1] 3 -- | [1]محلا- ---- ਧਨਾਸਰੀ ਮਹਲਾ ੩ ॥

کاچا دھنُ سنّچہِ مُورکھ گاوار -- ---- ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥

منمُکھ بھُولے انّدھ گاوار -- ---- ਮਨਮੁਖ ਭੂਲੇ ਅੰਧ ਗਾਵਾਰ ॥

بِکھِیا کےَ دھنِ سدا دُکھُ ہوءِ -- ---- ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥

نا ساتھِ جاءِ ن پراپتِ ہوءِ --1-- ---- ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥

ساچا دھنُ گُرمتی پاۓ -- ---- ਸਾਚਾ ਧਨੁ ਗੁਰਮਤੀ ਪਾਏ ॥

کاچا دھنُ پھُنِ آوےَ جاۓ -- رہاءُ -- ---- ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥

منمُکھِ بھُولے سبھِ مرہِ گوار -- ---- ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥

بھوجلِ ڈُوبے ن اُروارِ ن پارِ -- ---- ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥

ستِگُرُ بھیٹے پُورےَ بھاگِ -- ---- ਸਤਿਗੁਰੁ ਭੇਟੇ ਪੂਰੈ ਭਾਗਿ ॥

ساچِ رتے اہِنِس بیَراگِ --2-- ---- ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥

چہُ جُگ مہِ انّمرِتُ ساچی بانڑی -- ---- ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥

پُورےَ بھاگِ ہرِ نامِ سمانڑی -- ---- ਪੂਰੈ ਭਾਗਿ ਹਰਿ ਨਾਮਿ ਸਮਾਣੀ ॥

سِدھ سادھِک ترسہِ سبھِ لوءِ -- ---- ਸਿਧ ਸਾਧਿਕ ਤਰਸਹਿ ਸਭਿ ਲੋਇ ॥

پُورےَ بھاگِ پراپتِ ہوءِ --3-- ---- ਪੂਰੈ ਭਾਗਿ ਪਰਾਪਤਿ ਹੋਇ ॥੩॥

سبھُ کِچھُ ساچا ساچا ہےَ سوءِ -- ---- ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥

اُوتم بَرہمُ پچھانۓ کوءِ --	----	ਊਤਮ ਬ੍ਰਹਮੁ ਪਛਾਣੈ ਕੋਇ ॥
سچُ ساچا سچُ آپ دِرڑاۓ --	----	ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥
نانک آپے وکھےَ آپے سچِ لاۓ --7--4--	----	ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥
دھناسری مہلا[1] 3 -- | محلا[1]	Page# [666]	ਧਨਾਸਰੀ ਮਹਲਾ ੩ ॥
ناوے کی کِیمتِ[1] مِتِ کہی ن جاءِ -- | قیمت[1]	----	ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥
سے جن دھنّنُ جن اِک نامِ لِو لاءِ --	----	ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥
گُرمتِ ساچی ساچا وِیچارُ --	----	ਗੁਰਮਤਿ ਸਾਚੀ ਸਾਚਾ ਵੀਚਾਰੁ ॥
آپے بَکھسے[1] دے وِیچارُ --1-- | بخشے[1]	----	ਆਪੇ ਬਖਸੇ ਦੇ ਵੀਚਾਰੁ ॥੧॥
ہرِ نامُ اچرجُ پَربھ آپ سُنْاۓ --	----	ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥
کلی کال وِچ گُرمُکھِ پاۓ --1-- رہاءُ --	----	ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥
ہم مُورکھ مُورکھ من ماہِ --	----	ਹਮ ਮੂਰਖ ਮੂਰਖ ਮਨ ਮਾਹਿ ॥
ہئُمےَ وِچ سبھ کار کماہِ --	----	ਹਉਮੈ ਵਿਚਿ ਸਭ ਕਾਰ ਕਮਾਹਿ ॥
گُر پرسادی ہنّئُمےَ جاءِ --	----	ਗੁਰ ਪਰਸਾਦੀ ਹੰਉਮੈ ਜਾਇ ॥
آپے بَکھسے[1] لۓ مِلاءِ --2-- | بخشے[1]	----	ਆਪੇ ਬਖਸੇ ਲਏ ਮਿਲਾਇ ॥੨॥
بِکھیا کا دھنُ بہُتُ ابھمانُ --	----	ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥
اہنکارِ ڈُوبےَ ن پاوے مانُ --	----	ਅਹੰਕਾਰਿ ਡੂਬੈ ਨ ਪਾਵੈ ਮਾਨੁ ॥

آپُ چھوڑِ سدا سُکھُ ہوئی ـــ	----	ਆਪੁ ਛੋਡਿ ਸਦਾ ਸੁਖੁ ਹੋਈ ॥
گُرمتِ سالاہی[1] سچُ سوئی ـــ3ـــ |	----	ਗੁਰਮਤਿ ਸਾਲਾਹੀ ਸਚੁ ਸੋਈ ॥੩॥
آپے ساجے کرتا سوءِ ـــ	----	ਆਪੇ ਸਾਜੇ ਕਰਤਾ ਸੋਇ ॥
تِس بِنُ دُوجا اورُ ن کوءِ ـــ	----	ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
جِسُ سچِ لاۓ سوئی لاگےَ ـــ	----	ਜਿਸੁ ਸਚਿ ਲਾਏ ਸੋਈ ਲਾਗੈ ॥
نانکؕ نامِ سدا سُکھُ آگےَ ـــ4ـــ8ـــ	----	ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥
راگُ دھناسِری ماتِلہلا 3 گھرُ 4	----	ਰਾਗੁ ਧਨਾਸਿਰੀ ਮਾਤਿਲਹਲਾ ੩ ਘਰੁ ੪
੧ੴ ستِگُر پّرسادِ ـــ	----	੧ੴ ਸਤਿਗੁਰ ਪ੍ਰਸਾਦਿ ॥
ہم بھیکھکؕ بھیکھاری تیرے تُو نِج پتِ ہےَ داتا ـــ	----	ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥
ہوہُ دَییال نامُ دیہُ منگت جن کنّءُ سدا رہءُ رنگِ راتا ـــ1ـــ	----	ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥
ہنّءُ بلِہارےَ جاءُ ساچے تیرے نام وِٹہُ ـــ	----	ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥
کرنٗ کارنٗ سبھنا کا ایکو اورُ ن دُوجا کوئی ـــ1ـــ رہاءُ ـــ	----	ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
بہُتے پھیر پۓ کِرپن کءُ اب کِچھُ کِرپا کیجے ـــ	----	ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥

[1] سالاحی-

ہوہُ دئیال درسنُ دیہُ اپُنا اَیسی بکھس¹ کرِیجَے --2-- | بخش¹-	ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥
بھنتِ نانک بھرم پٹ کھُوَلّہے گُر پرسادی جانِیا --	ਭਨਤਿ ਨਾਨਕ ਭਰਮ ਪਟ ਖੂਲ੍ਹੇ ਗੁਰ ਪਰਸਾਦੀ ਜਾਨਿਆ ॥
ساچی لِو لاگی ہے بھیترِ سِتگُر سِءُ منُ مانِیا --3--1--9--	ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
دھناسری مہلا¹ 4 گھرُ 1 چئُپدے | محلا¹-	ਧਨਾਸਰੀ ਮਹਲਾ ੪ ਘਰੁ ੧ ਚਉਪਦੇ
ੴ ستِگُر پرسادِ --	ੴ ਸਤਿਗੁਰ ਪ੍ਰਸਾਦਿ ॥
جو ہرِ سیوہِ سنّت بھگت تِن کے سبھِ پاپ نِواری --	ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥
ہم اُوپرِ کرِپا کرِ سُیامی رکھُ سنّگتِ تُم جُ پیاری --1--	ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥
ہرِ گُنڑ کہِ ن سکءُ بنواری --	ਹਰਿ ਗੁਣ ਕਹਿ ਨ ਸਕਉ ਬਨਵਾਰੀ ॥
ہم پاپی پاتھر نیرِ ڈُبت کرِ کرِپا پاکھنڑ ہم تاری -- رہاءُ --	ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥
جنم جنم کے لاگے بِکھُ مورچا لگِ سنّگتِ سادھ سواری --	ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥
جِءُ کنّچنُ بَیسنّترِ تائِئو ملُ کاٹی کٹِت اُتاری --2--	ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥

ہرِ ہرِ جپنُ جپءُ دِنُ راتی
جپ ہرِ ہرِ ہرِ اُرِ دھاری --

ਹਰਿ ਹਰਿ ਜਪਨੁ ਜਪਉ ਦਿਨੁ ਰਾਤੀ
ਜਪਿ ਹਰਿ ਹਰਿ ਹਰਿ ਉਰਿ ਧਾਰੀ ॥

ہرِ ہرِ ہرِ اَوکھدھُ جگِ پُورا
جپ ہرِ ہرِ ہئُمےَ ماری --3--

ਹਰਿ ਹਰਿ ਹਰਿ ਅਉਖਧੁ ਜਗਿ ਪੂਰਾ
ਜਪਿ ਹਰਿ ਹਰਿ ਹਉਮੈ ਮਾਰੀ ॥੩॥

ہرِ ہرِ اگم اگادھِ بودھِ
اپرنّپر پُرکھ اپاری --

ਹਰਿ ਹਰਿ ਅਗਮ ਅਗਾਧਿ ਬੋਧਿ
ਅਪਰੰਪਰ ਪੁਰਖ ਅਪਾਰੀ ॥

جن کءُ کِرپا کرہُ جگجیِون
جن نانکُ پیَج سواری --4--1--
Page# [667]
ਜਨ ਕਉ ਕ੍ਰਿਪਾ ਕਰਹੁ ਜਗਜੀਵਨ
ਜਨ ਨਾਨਕ ਪੈਜ ਸਵਾਰੀ ॥੪॥੧॥

دھناسری مہلا[1] 4 -- | [1]محلا-

ਧਨਾਸਰੀ ਮਹਲਾ ੪ ॥

ہرِ کے سنّت جنا ہرِ جپِئو
تِن کا دُوکھُ بھرمُ بھءُ بھاگی --

ਹਰਿ ਕੇ ਸੰਤ ਜਨਾ ਹਰਿ ਜਪਿਓ
ਤਿਨ ਕਾ ਦੂਖੁ ਭਰਮੁ ਭਉ ਭਾਗੀ ॥

اپنی سیوا آپِ کرائی
گُرمتِ انّترِ جاگی --1--

ਅਪਨੀ ਸੇਵਾ ਆਪਿ ਕਰਾਈ
ਗੁਰਮਤਿ ਅੰਤਰਿ ਜਾਗੀ ॥੧॥

ہرِ کےَ نامِ رتا بیَراگی --

ਹਰਿ ਕੈ ਨਾਮਿ ਰਤਾ ਬੈਰਾਗੀ ॥

ہرِ ہرِ کتھا سُنٹی منِ بھائی
گُرمتِ ہرِ لِو لاگی --1-- رہاءُ --

ਹਰਿ ਹਰਿ ਕਥਾ ਸੁਣੀ ਮਨਿ ਭਾਈ
ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

سنّت جنا کی جاتِ[1] ہرِ سُیامی
تُمّہ ٹھاکُر ہم سانْگی -- | [1]ذاتِ-

ਸੰਤ ਜਨਾ ਕੀ ਜਾਤਿ ਹਰਿ ਸੁਆਮੀ
ਤੁਮ੍ ਠਾਕੁਰ ਹਮ ਸਾਂਗੀ ॥

جَیسی مت دیوہُ ہرِ سُیامی
ہم تَیسے بُلگ[1] بُلاگی --2-- | [1]بُلغ-

ਜੈਸੀ ਮਤਿ ਦੇਵਹੁ ਹਰਿ ਸੁਆਮੀ
ਹਮ ਤੈਸੇ ਬੁਲਗ ਬੁਲਾਗੀ ॥੨॥

کِیا ہم کِرم نانّہ نِک کِیرے
تُمّہ وڈ پُرکھ وڈاگی --

ਕਿਆ ਹਮ ਕਿਰਮ ਨਾਨ੍ ਨਿਕ ਕੀਰੇ
ਤੁਮ੍ ਵਡ ਪੁਰਖ ਵਡਾਗੀ ॥

تُمّہری گتِ مِتِ کہِ ن سکہ پّربھ
ہم کِءُ کرِ مِلہ ابھاگی --3--

ਤੁਮ੍ਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ
ਹਮ ਕਿਉ ਕਰਿ ਮਿਲਹ ਅਭਾਗੀ ॥੩॥

ہرِ پّربھ سُیامی کِرپا دھارہُ
ہم ہرِ ہرِ سیوا لاگی --

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ
ਹਮ ਹਰਿ ਹਰਿ ਸੇਵਾ ਲਾਗੀ ॥

نانک داسنِ داسُ کرہُ پّربھ
ہم ہرِ کتھا کتھاگی --4--2--

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ
ਹਮ ਹਰਿ ਕਥਾ ਕਥਾਗੀ ॥੪॥੨॥

دھناسری مہلا[1] 4 -- | [1]محلا-

ਧਨਾਸਰੀ ਮਹਲਾ ੪ ॥

ہرِ کا سنّتُ ستگُرُ ست پُرکھا
جو بولے ہرِ ہرِ بانی --

ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ
ਜੋ ਬੋਲੈ ਹਰਿ ਹਰਿ ਬਾਨੀ ॥

جو جو کہے سُنڑے سو مُکتا
ہم تِس کے سد کُربانی[1] --1-- | [1]قُربانی-

ਜੋ ਜੋ ਕਹੈ ਸੁਣੈ ਸੋ ਮੁਕਤਾ
ਹਮ ਤਿਸ ਕੈ ਸਦ ਕੁਰਬਾਨੀ ॥੧॥

ہرِ کے سنّت سُنہُ جسُ کانی --

ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥

ہرِ ہرِ کتھا سُنہُ اِک نِمکھ پل
سبھِ کِلوِکھ پاپ لہِ جانی --1-- رہاءُ --

ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ
ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥
ਰਹਾਉ ॥

اَیسا سنّتُ سادھُ جِن پائیا تے وڈ پُرکھ وڈانی --	----	ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥
تِن کی دھُورِ منگہ پرّبھ سُیامی ہم ہرِ لوچ لُچانی --2--	----	ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥
ہرِ ہرِ سپھلِئو برکھُ پرّبھ سُیامی جِن جپِئو سے ترِپتانی --	----	ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥
ہرِ ہرِ انمرِتُ پی ترِپتاسے سبھ لاتھی بھُوکھ بھُکھانی --3--	----	ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥
جِن کے وڈے بھاگ وڈ اُوچے تِن ہرِ جپِئو جپانی --	----	ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥
تِن ہرِ سنگتِ میلِ پرّبھ سُیامی جن نانک داس دسانی --4--3--	----	ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥
دھناسری مہلا[1] 4 -- | [1]محلا-	----	ਧਨਾਸਰੀ ਮਹਲਾ ੪ ॥
ہم اندھلے اندھ بکھےَ بِکھُ راتے کِءُ چالہ گُر چالی --	----	ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥
ستگُرُ دئِیا کرے سُکھداتا ہم لاوےَ آپن پالی --1--	----	ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥
گُرسِکھ مِیت چلہُ گُر چالی --	----	ਗੁਰਸਿਖ ਮੀਤ ਚਲਹੁ ਗੁਰ ਚਾਲੀ ॥

جو گرُ کہے سوئی بھل مانہُ ہرِ ہرِ کتھا نِرالی ۔۔1۔۔ رہاءُ ۔۔	----	ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥
ہرِ کے سنّت سُنٹہُ جن بھائی گرُ سیوِہُ بیگِ بیگالی ۔۔	----	ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥
ستگرُ سیوِ کھرچُ ہرِ بادھہُ مت جانٹہُ آجُ کِ کالّھی ۔۔2۔۔	----	ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹੀ ॥੨॥
ہرِ کے سنّت جپہُ ہرِ جپٹا ہرِ سنّتُ چلے ہرِ نالی ۔۔	----	ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥
جِن ہرِ جپِیا سے ہرِ ہوئے ہرِ مِلِیا کیل کیلالی ۔۔3۔۔	----	ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥
ہرِ ہرِ جپنُ جپِ لوچ لوچانی[1] ہرِ کرِپا کرِ بنوالی ۔۔ | [1]لوچانی۔	----	ਹਰਿ ਹਰਿ ਜਪਨੁ ਜਪਿ ਲੋਚ ਲੋਚਾਨੀ ਹਰਿ ਕਿਰਪਾ ਕਰਿ ਬਨਵਾਲੀ ॥
جن نانک سنّگتِ سادھ ہرِ میلہُ ہم سادھ جنا پگ رالی ۔۔4۔۔4۔۔	----	ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥
دھناسری مہلا[1] 4 ۔۔ | [1]محلا۔	----	ਧਨਾਸਰੀ ਮਹਲਾ ੪ ॥
ہرِ ہرِ بُونّد بھئے ہرِ سُیامی ہم چاترِک بِلل بِللاتی ۔۔	Page# [668]	ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
ہرِ ہرِ کرِپا کرہُ پرّبھ اپنی مُکھِ دیوہُ ہرِ نِمکھاتی ۔۔1۔۔	----	ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥

ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥	----	ہرِ بِنُ رہِ ن سکءُ اِک راتی --
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥	----	جِءُ بِنُ املےَ املی مرِ جائی ہےَ تِءُ ہرِ بِنُ ہم مرِ جاتی -- رہاءُ --
ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥	----	تُم ہرِ سرور اتِ اگاہ ہم لہِ ن سکہِ انّتُ ماتی --
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥	----	توُ پرےَ پرےَ اپرنّپرُ سُیامی مِتِ جانہُ آپن گاتی --2--
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥	----	ہرِ کے سنّت جنا ہرِ جپِئو گُر رنّگِ چلوُلےَ راتی --
ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥	----	ہرِ ہرِ بھگتِ بنی اتِ سوبھا ہرِ جپِئو اُوتم پاتی --3--
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥	----	آپے ٹھاکُرُ آپے سیوکُ آپِ بناوےَ بھاتی --
ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥	----	نانکُ جنُ تُمری سرݨائی ہرِ راکھہُ لاج بھگاتی --4--5--
ਧਨਾਸਰੀ ਮਹਲਾ ੪ ॥	----	دھناسری مہلا[1] 4 -- | [1]محلا-
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥	----	کلِجُگ کا دھرمُ کہہُ تُم بھائی کِو چھوُٹہ ہم چھُٹکاکی --

ਹਰਿ ਹਰਿ ਜਪੁ ਬੇੜੀ ਹਰਿ ਤੁਲਹਾ
ਹਰਿ ਜਪਿਓ ਤਰੈ ਤਰਾਕੀ ॥੧॥

ہرِ ہرِ جپُ بیڑی ہرِ تُلہا
ہرِ جپِئو ترے تراکی --1--

ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥

ہرِ جی لاج رکھہُ ہرِ جن کی --

ਹਰਿ ਹਰਿ ਜਪਨੁ ਜਪਾਵਹੁ ਅਪਨਾ
ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

ہرِ ہرِ جپنُ جپاوہُ اپنا
ہم ماگی بھگتِ اِکاکی -- رہاءُ --

ਹਰਿ ਕੇ ਸੇਵਕ ਸੇ ਹਰਿ ਪਿਆਰੇ
ਜਿਨ ਜਪਿਓ ਹਰਿ ਬਚਨਾਕੀ ॥

ہرِ کے سیوک سے ہرِ پیارے
جِن جپِئو ہرِ بچناکی --

ਲੇਖਾ ਚਿਤ੍ਰ ਗੁਪਤਿ ਜੋ ਲਿਖਿਆ
ਸਭ ਛੂਟੀ ਜਮ ਕੀ ਬਾਕੀ ॥੨॥

لیکھا چِترّ گُپتِ جو لِکھیا
سبھ چھوٹی جم کی باکی --2--

ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ
ਲਗਿ ਸੰਗਤਿ ਸਾਧ ਜਨਾ ਕੀ ॥

ہرِ کے سنّت جپِئو منِ ہرِ ہرِ
لگِ سنگتِ سادھ جنا کی --

ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ
ਸਿਵ ਚਰਿਓ ਚੰਦੁ ਚੰਦਾਕੀ ॥੩॥

دِنیئرُ سُورُ ترِسنا اگنِ بُجھانی
سِو چرِئو چنّدُ چنّداکی --3--

ਤੁਮ ਵਡ ਪੁਰਖ ਵਡ ਅਗਮ ਅਗੋਚਰ
ਤੁਮ ਆਪੇ ਆਪਿ ਅਪਾਕੀ ॥

تُم وڈ پُرکھ وڈّ اگم اگوچر
تُم آپے آپِ اپاکی --

ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ
ਕਰਿ ਦਾਸਨਿ ਦਾਸ ਦਸਾਕੀ ॥੪॥੬॥

جن نانک کءُ پرّبھ کِرپا کیجے
کرِ داسنِ داس دساکی --4--6--

ਧਨਾਸਰੀ ਮਹਲਾ ੪ ਘਰੁ ੫ ਦੁਪਦੇ

دھناسری مہلا[1] 4 گھرُ 5 دُپدے | [1]محلا

ੴ ਸਤਿਗੁਰ ਪ੍ਰਸਾਦਿ ॥

ੴ ستِگُر پرّسادِ --

اُر دھارِ بیچارِ مُرارِ رمو رمُ
منموہن نامُ جپینے --

ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ
ਮਨਮੋਹਨ ਨਾਮੁ ਜਪੀਨੇ ॥

ادِرسٹُ اگوچرُ اپرنّپر سُیامی
گُرِ پُورے پّرگٹ کرِ دِینے --1--

ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ
ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥

رام پارس چنّدن
ہم کاسٹ لوسٹ --

ਰਾਮ ਪਾਰਸ ਚੰਦਨ
ਹਮ ਕਾਸਟ ਲੋਸਟ ॥

ہرِ سنّگِ ہری ستسنّگُ بھئے
ہرِ کنّچنُ چنّدنُ کینے --1-- رہاء --

ਹਰਿ ਸੰਗਿ ਹਰੀ ਸਤਸੰਗੁ ਭਏ
ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥

نو چھِء کھٹُ بولہِ مُکھ آگر
میرا ہرِ پّربھُ اِو ن تینے --

ਨਵ ਛਿਅ ਖਟੁ ਬੋਲਹਿ ਮੁਖ ਆਗਰ
ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥

جن نانک ہرِ ہِردے سد دھِیاوہُ
اِءُ ہرِ پّربھُ میرا بھینے --2--1--7--

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ
ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥

دھناسری مہلا[1] 4 -- | [1]محلا

ਧਨਾਸਰੀ ਮਹਲਾ ੪ ॥

گُن کہُ ہرِ لہُ کرِ سیوا ستگُر
اِو ہرِ ہرِ نامُ دھِیائی --

ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ
ਇਵ ਹਰਿ ਹਰਿ ਨਾਮੁ ਧਿਆਈ ॥

ہرِ درگہ بھاوہِ پھِرِ جنمِ ن آوہِ
ہرِ ہرِ ہرِ جوتِ سمائی --1--
Page# [669]
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ
ਹਰਿ ਹਰਿ ਹਰਿ ਜੋਤਿ ਸਮਾਈ ॥੧॥

جپِ من نامُ ہری ہوہِ سرب سُکھی --

ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥

ہرِ جسُ اُوچ سبھنا تے اُوپرِ
ہر ہرِ ہرِ سیوِ چھڈائی -- رہاءُ --

ਹਰਿ ਜਸੁ ਊਚ ਸਭਨਾ ਤੇ ਊਪਰਿ
ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥

ہرِ کرِپا ندِھ کینی گرِ بھگت ہرِ دینی
تب ہرِ سِءُ پرِیت بنِ آئی --

ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ
ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥

بہُ چِنت وِساری ہرِ نامُ اُرِ دھاری
نانک ہرِ بھئے ہے سکھائی
--8--2--2--

ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ
ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥

دھناسری مہلا[1] 4 -- | محلا[1]-

ਧਨਾਸਰੀ ਮਹਲਾ ੪ ॥

ہر پڑُ ہرِ لِکھُ ہرِ جپ ہرِ گاءُ
ہرِ بھؤجل پارِ اُتاری --

ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ
ਹਰਿ ਭਉਜਲੁ ਪਾਰਿ ਉਤਾਰੀ ॥

منِ بچنِ ردے دھیاءِ ہرِ ہوءِ سنتُسٹُ
اِو بھنُ ہرِ نامُ مُراری --1--

ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ
ਇਵ ਭਣੁ ਹਰਿ ਨਾਮੁ ਮੁਰਾਰੀ ॥੧॥

منِ جپیۓ ہرِ جگدیس --

ਮਨਿ ਜਪੀਐ ਹਰਿ ਜਗਦੀਸ ॥

مِلِ سنگتِ سادھُو میت --

ਮਿਲਿ ਸੰਗਤਿ ਸਾਧੂ ਮੀਤ ॥

سدا انندُ ہووےَ دِنُ راتی
ہرِ کیرتِ کرِ بنواری -- رہاءُ --

ਸਦਾ ਅਨੰਦੁ ਹੋਵੈ ਦਿਨੁ ਰਾਤੀ
ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥

ہرِ ہرِ کری دِرسٹِ تب بھئیو منِ اُدمُ
ہرِ ہرِ نامُ جپیٔو گتِ بھئی ہماری --

ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ
ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥

جن نانک کی پتِ راکھُ میرے سُیامی
ہرِ آءِ پرِئو ہے سرنِ تُماری
--9--3--2--

---- ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ
ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥

دھناسری مہلا[1] 4 -- | محلا[1]

---- ਧਨਾਸਰੀ ਮਹਲਾ ੪ ॥

چرُاسیہ سِدھ بُدھ تیتیس کوٹِ مُنِ جن
سبھِ چاہہِ ہرِ جیءُ تیرو ناءُ --

---- ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ
ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥

گُر پرسادِ کو وِرلا پاوے
جن کءُ لِلاٹِ لِکھیا دھُرِ بھاءُ --1--

---- ਗੁਰ ਪ੍ਰਸਾਦਿ ਕੋ ਵਿਰਲਾ ਪਾਵੈ
ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥

جپِ من رامے نامُ
ہرِ جسُ اُوتم کام --

---- ਜਪਿ ਮਨ ਰਾਮੈ ਨਾਮੁ
ਹਰਿ ਜਸੁ ਊਤਮ ਕਾਮ ॥

جو گاوہِ سُنہِ تیرا جسُ سُیامی
ہءُ تِن کے سد بلِہارے جاءُ -- رہاءُ --

---- ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ
ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥

سرنّاگتِ پرتپالک ہرِ سُیامی
جو تُم دیہُ سوئی ہءُ پاءُ --

---- ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ
ਜੋ ਤੁਮ ਦੇਹੁ ਸੋਈ ਹਉ ਪਾਉ ॥

دِین دئیال کرِپا کرِ دِیجے
نانک ہرِ سِمرنّ کا ہے چاءُ
--10--4--2--

---- ਦੀਨ ਦਇਆਲ ਕ੍ਰਿਪਾ ਕਰਿ ਦੀਜੈ
ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥

دھناسری مہلا[1] 4 -- | محلا[1]

---- ਧਨਾਸਰੀ ਮਹਲਾ ੪ ॥

سیوک سِکھ پُوجنڑ سبھِ آوہِ سبھِ گاوہِ ہرِ ہرِ اُوتم بانی --	----	ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
گاوِیا سُنِیا تِن کا ہرِ تھاءِ پاوے جِن ستِگُر کی آگیا ستِ ستِ کرِ مانی --1--	----	ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥
بولہُ بھائی ہرِ کیرتِ ہرِ بھوجل تیرتھِ --	----	ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ہرِ درِ تِن کی اُوتم بات ہے سنّتہُ ہرِ کتھا جِن جنہُ جانی -- رہاءُ --	----	ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥
آپے گُرُ چیلا ہے آپے آپے ہرِ پرّبھُ چوج وِڈانی --	----	ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
جن نانک آپِ مِلاۓ سوئی ہرِ مِلسی اور سبھ تیاگِ اوہا ہرِ بھانی --11--5--2--	----	ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥
دھناسری مہلا[1] 4 -- | محلا[1]	----	ਧਨਾਸਰੀ ਮਹਲਾ ੪ ॥
اِچھا پُورکُ سرب سُکھداتا ہرِ جا کے وِس ہے کامدھینا --	----	ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥
سو اَیسا ہرِ دھِیائیۓ میرے جیئڑے تا سرب سُکھ پاوہِ میرے منا --1--	----	ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥

جپ من ستِ نامُ سدا ستِ نامُ --	----	ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
ہلتِ پلتِ مُکھ اُوجل ہوئی ہے نِت دھیائیئے ہرِ پُرکھُ نرنّجنا -- رہاءُ --	Page# [670]	ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥
جہ ہرِ سِمرنُ بھئِیا تہ اُپادھِ گتُ کینی وڈبھاگی ہرِ جپنا --	----	ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
جن نانک کءُ گُرِ اِہ متِ دِینی جپ ہرِ بھوجلُ ترنا --2--6--12--	----	ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥
دھناسری مہلا[1] 4 -- | [1]محلا-	----	ਧਨਾਸਰੀ ਮਹਲਾ ੪ ॥
میرے ساہا مےَ ہرِ درسن سُکھُ ہوءِ --	----	ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ہمری بیدنِ تُو جانتا ساہا اورُ کِیا جانےَ کوءِ -- رہاءُ --	----	ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
ساچا ساہِبُ[1] سچُ تُو میرے ساہا تیرا کِییا سچُ سبھُ ہوءِ -- | [1]صاحِبُ-	----	ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
جھُوٹھا کِس کءُ آکھیِئےَ ساہا دُوجا ناہی کوءِ --1--	----	ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
سبھنا وِچِ تُو ورتدا ساہا سبھِ تُجھہِ دھِیاوہِ دِنُ راتِ --	----	ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
سبھِ تُجھ ہی تھاوہُ منّگدے میرے ساہا تُو سبھنا کرہِ اِک داتِ --2--	----	ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥

سبھُ کو تُجھ ہی وِچ ہےَ میرے ساہا تُجھ تے باہرِ کوئی ناہِ --	----	ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
سبھِ جیء تیرے تُو سبھس دا میرے ساہا سبھِ تُجھ ہی ماہِ سماہِ --3--	----	ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥
سبھنا کی تُو آس ہےَ میرے پِیارے سبھِ تُجھِ دھِیاوہِ میرے ساہ --	----	ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
جِءُ بھاوےَ تِءُ رکھُ تُو میرے پِیارے سچُ نانک کے پاتِساہ[1] --4--7--13--	----	ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
[1]پاتِشاہ-		
دھناسری مہلا[1] 5 گھرُ 1 چئُپدے | [1]محلا-	----	ਧਨਾਸਰੀ ਮਹਲਾ ੫ ਘਰੁ ੧ ਚਉਪਦੇ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
بھو کھنڈّن دُکھ بھنّجن سّوامی بھگتِ وچھل نِرنّکارے --	----	ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥
کوٹِ پرادھ مٹے کھِن بھیِتر جاں گُرمُکھِ نامُ سمارے --1--	----	ਕੋਟਿ ਪਰਾਧ ਮਿਟੇ ਖਿਨ ਭੀਤਿਰ ਜਾਂ ਗੁਰਮੁਖਿ ਨਾਮੁ ਸਮਾਰੇ ॥੧॥
میرا منُ لاگا ہےَ رام پِیارے --	----	ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥
دِین دئِیالِ کری پّربھِ کِرپا وسِ کینے پنّچ دُوتارے --1-- رہاءُ --	----	ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥

تیرا تھانُ سُہاوا رُوپُ سُہاوا تیرے بھگت سوہہِ دربارے ۔۔	----	ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥
سرب جِیا کے داتے سُیامی کرِ کِرپا لیہُ اُبارے ۔۔2۔۔	----	ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥
تیرا ورنُ ن جاپےَ رُوپُ ن لکھیۓَ تیری کُدرتِ[1] کئُنُ بیچارے ۔۔ | [1]قُدرتِ۔	----	ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥
جلِ تھلِ مہِیئلِ روِیا سّرب ٹھائی اگم رُوپ گِردھارے ۔۔3۔۔	----	ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥
کِیرتِ کرہِ سگل جن تیری تُو ابِناسی پُرکھُ مُرارے ۔۔	----	ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥
جِءُ بھاوےَ تِءُ راکھہُ سُیامی جن نانک سرنِ دُیارے ۔۔4۔۔1۔۔	----	ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥
دھناسری مہلا[1] 5 ۔۔ | [1]محلا۔	----	ਧਨਾਸਰੀ ਮਹਲਾ ੫ ॥
بِنُ جل پّران تجے ہےَ مِینا جِنِ جل سِءُ ہیتُ بڈھائِئو ۔۔	----	ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥
کمل ہیتِ بِنسِئو ہےَ بھورا اُنِ مارگُ نِکسِ ن پائِئو ۔۔1۔۔	----	ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥
اب من ایکس سِءُ موہُ کِینا ۔۔	----	ਅਬ ਮਨ ਏਕਸ ਸਿਉ ਮੋਹੁ ਕੀਨਾ ॥

مرےَ ن جاوےَ سد ہی سنّگے ستِگُر سبدی چِینا ۔۔1۔۔ رہاءُ ۔۔	----	ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥
کام ہیتِ کُنّچرُ لےَ پھانْکِئو اوہُ پر وسِ بھئِئو بِچارا ۔۔	----	ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥
ناد ہیتِ سِرُ ڈارِئو کُرنّکا اُس ہی ہیت بِدارا ۔۔2۔۔	Page# [671]	ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥
دیکھِ کُٹنّبُ لوبھِ موہِئو پ٘رانی مائِیا کءُ لپٹانا ۔۔	----	ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥
اتِ رچِئو کرِ لِینو اپُنا اُنِ چھوڈِ سراپر جانا ۔۔3۔۔	----	ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥
بِنُ گوبِنّد اور سنّگِ نیہا اوہُ جانہُ سدا دُہیلا ۔۔	----	ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥
کہُ نانک گُر اِہےَ بُجھائِئو پ٘رِیتِ پ٘ربھُو سد کیلا ۔۔4۔۔2۔۔	----	ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥
دھناسری م:5 ۔۔	----	ਧਨਾਸਰੀ ਮਃ ੫ ॥
کرِ کِرپا دِیئو موہِ ناما بنّدھن تے چھُٹکاۓ ۔۔	----	ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥
من تے بِسرِئو سگلو دھنّدھا گُر کی چرݨی لاۓ ۔۔1۔۔	----	ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥

سادھسنگِ چِنّت بِرانی چھاڈی --	----	ਸਾਧਸੰਗਿ ਚਿੰਤ ਬਿਰਾਨੀ ਛਾਡੀ ॥
اہنّبُدھِ موہ من باسن دے کرِ گڈہا گاڈی --1-- رہاءُ --	----	ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥
نا کو میرا دُسمنُ رہِیا ن ہم کِس کے بَیرائی --	----	ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ ॥
بّرہمُ پسارُ پسارِئو بھِیترِ ستِگُر تے سوجھی پائی --2--	----	ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥
سبھُ کو میِتُ ہم آپن کینا ہم سبھنا کے ساجن --	----	ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
دُورِ پرائِئو من کا بِرہا تا میلُ کیِئو میرَے راجن --3--	----	ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥
بِنسِئو ڈھیِٹھا انّمرِتُ وُوٹھا سبدُ لگو گُر میِٹھا --	----	ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥
جلِ تھلِ مہیِئلِ سرب نِواسی نانکُ رمئِیا ڈِیٹھا --4--3--	----	ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥
دھناسری م: 5 --	----	ਧਨਾਸਰੀ ਮਃ ੫ ॥
جب تے درسن بھیٹے سادھُو بھلے دِنس اوءِ آئے --	----	ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥

مہا انٙندُ سدا کرِ کیِرتنُ پُرکھ بِدھاتا پاۓ ـ ـ1ـ ـ	----	ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
اب موہِ رام جسو منِ گائِئو ـ ـ	----	ਅਬ ਮੋਹਿ ਰਾਮ ਜਸੋ ਮਨਿ ਗਾਇਓ ॥
بھئِئو پّرگاسُ سدا سُکھُ من مہِ ستِگُرُ پُورا پائِئو ـ ـ1ـ ـ رہاءُ ـ ـ	----	ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
گُݨ نِدھانُ رِد بھِیترِ وسِیا تا دُوکھُ بھرم بھءُ بھاگا ـ ـ	----	ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
بھئی پراپتِ وستُ اگوچر رام نامِ رنّگُ لاگا ـ ـ2ـ ـ	----	ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
چِنّت اچِنّتا سوچ اسوچا سوگُ لوبھُ موہُ تھاکا ـ ـ	----	ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
ہئُمےَ روگ مٹے کِرپا تے جم تے بھۓ بِباکا ـ ـ3ـ ـ	----	ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
گُر کی ٹہل گُرُو کی سیوا گُر کی آگِیا بھاݨی ـ ـ	----	ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
کہُ نانکُ جِنِ جم تے کاڈھے تِسُ گُر کےَ کُرباݨی[1] ـ ـ4ـ ـ4ـ ـ | [1]قُرباݨی ـ	----	ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
دھناسری مہلا[1] 5 ـ ـ | [1]محلا ـ	----	ਧਨਾਸਰੀ ਮਹਲਾ ੫ ॥

جِس کا تنُ منُ دھنُ سبھُ تِس کا
سوئی سُگھڑُ سُجانی --

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ
ਸੋਈ ਸੁਘੜੁ ਸੁਜਾਨੀ ॥

تِن ہی سُنِّیا دُکھُ سُکھُ میرا
تءُ بِدھِ نِیکی کھٹانی --1--

ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ
ਤਉ ਬਿਧਿ ਨੀਕੀ ਖਟਾਨੀ ॥੧॥

جیء کی ایکَے ہی پہِ مانی --

ਜੀਅ ਕੀ ਏਕੈ ਹੀ ਪਹਿ ਮਾਨੀ ॥

اورِ جتن کرِ رہے بہتیرے
تِن تِلُ نہی کیِمتِ[1] جانی -- رہاء -- |

[1] قیمت-

ਅਵਰਿ ਜਤਨ ਕਰਿ ਰਹੇ ਬਹੁਤੇਰੇ
ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥

انّرِت نامُ نِرمولکُ ہیرا
گُرِ دینو منّتانی --

ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ
ਗੁਰਿ ਦੀਨੋ ਮੰਤਾਨੀ ॥

ڈِگے ن ڈولے دِرڑُ کرِ رہئو
پُورن ہوءِ تّرِپتانی --2--

ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ
ਪੂਰਨ ਹੋਇ ਤ੍ਰਿਪਤਾਨੀ ॥੨॥

اوءِ جُ بیچ ہم تُم کچھ ہوتے
تِن کی بات بِلانی --

ਓਇ ਜੁ ਬੀਚ ਹਮ ਤੁਮ ਕਛੁ ਹੋਤੇ
ਤਿਨ ਕੀ ਬਾਤ ਬਿਲਾਨੀ ॥

النّکار مِلِ تھَیلی ہوئی ہے
تا تے کنِک وکھانی --3--

ਅਲੰਕਾਰ ਮਿਲਿ ਥੈਲੀ ਹੋਈ ਹੈ
ਤਾ ਤੇ ਕਨਿਕ ਵਖਾਨੀ ॥੩॥

پّرگٹِئو جوتِ سہج سُکھ سوبھا
باجے انہت بانی --

Page#
[672]

ਪ੍ਰਗਟਿਓ ਜੋਤਿ ਸਹਜ ਸੁਖ ਸੋਭਾ
ਬਾਜੇ ਅਨਹਤ ਬਾਨੀ ॥

کہُ نانک نِہچل گھرُ بادھِئو
گُرِ کیئو بندھانی --4--5--

ਕਹੁ ਨਾਨਕ ਨਿਹਚਲ ਘਰੁ ਬਾਧਿਓ
ਗੁਰਿ ਕੀਓ ਬੰਧਾਨੀ ॥੪॥੫॥

دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
وڈے وڈے راجن ارُ بھُومن تا کی ترِسن ن بُوجھی --	----	ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
لپٹِ رہے مائِیا رنّگ ماتے لوچن کچھُو ن سُوجھی --1--	----	ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥
بِکھیا مہِ کِن ہی ترِپتِ ن پائی --	----	ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥
جِءُ پاوکُ اِیدھنِ نہی دھّراپےَ بِنُ ہرِ کہا اگھائی -- رہاءُ --	----	ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥
دِنُ دِنُ کرت بھوجن بہُ بِنّجن تا کی مٹےَ ن بھُوکھا --	----	ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥
اُدمُ کرےَ سُیان کی نِیائی چارے کُنّٹا گھوکھا --2--	----	ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥
کامونّت کامی بہُ ناری پر گرِّہ جوہ ن چُوکےَ --	----	ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥
دِن پّرتِ کرےَ کرےَ پچھُتاپےَ سوگ لوبھ مہِ سُوکےَ --3--	----	ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥
ہرِ ہرِ نامُ اپار امولا انّمرِتُ ایکُ نِدھانا --	----	ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥

سُوکھُ سہجُ آننّدُ سنّتن کےَ نانکؒ گُر تے جانا ۔۔4۔۔6۔۔	----	ਸੁਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
دھناسری م: 5 ۔۔	----	ਧਨਾਸਰੀ ਮਃ ੫ ॥
لوےَ ن لاگن کءُ ہےَ کچھُوئےَ جا کءُ پھِرِ اِہُ دھاوےَ ۔۔	----	ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥
جا کءُ گُرِ دِینو اِہُ انمّرِتُ تِس ہی کءُ بنِ آوےَ ۔۔1۔۔	----	ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥
جا کءُ آئِئو ایکُ رسا ۔۔	----	ਜਾ ਕਉ ਆਇਓ ਏਕੁ ਰਸਾ ॥
کھان پان آن نہی کھُدھِیا تا کےَ چِتِ ن بسا ۔۔ رہاءُ ۔۔	----	ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥
مئُلِئو منُ تنُ ہوئِئو ہرِیا ایکُ بُونّد جِنِ پائی ۔۔	----	ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ ॥
برنِ ن ساکءُ اُستتِ تا کی کِیمتِ[1] کہنھُ ن جائی ۔۔2۔۔ | [1]قیمتِ۔	----	ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥
گھال ن مِلِئو سیو ن مِلِئو مِلِئو آءِ اچِنّتا ۔۔	----	ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥
جا کءُ دئِیا کری میرےَ ٹھاکُرِ تِنِ گُرہِ کمانو منّتا ۔۔3۔۔	----	ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥

دِین دَییال سدا کِرپالا سرب جِیا پرِتپالا --	----	ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥
اوتِ پوتِ نانک سنّگِ روِیا جِءُ ماتا بال گوپالا[1] --4--7-- | [1]گوپالا-	----	ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੋੁਪਾਲਾ ॥੪॥੭॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
بارِ جاءُ گُر اپُنے اُوپرِ جِنِ ہرِ ہرِ نامُ دِرڑایا --	----	ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹਾਯਾ ॥
مہا اُدِیان انّدھکار مہِ جِنِ سِیدھا مارگُ دِکھایا --1--	----	ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥
ہمرے پرّان گُپال گوبِنّد --	----	ਹਮਰੇ ਪ੍ਰਾਨ ਗੁਪਾਲ ਗੋਬਿੰਦ ॥
اِیہا اُوہا سرب تھوک کی جِسہِ ہماری چِنّد --1-- رہاءُ --	----	ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥
جا کےَ سِمرنِ سرب نِدھانا مانُ مہتُ پتِ پُوری --	----	ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥
نامُ لَیت کوٹِ اگھ ناسے بھگت باچھہِ سبھِ دھُوری --2--	----	ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥
سرب منورتھ جے کو چاہےَ سیوےَ ایکُ نِدھانا --	----	ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥

پاربرہم اپرنپر سُیامی سِمرت پارِ پرانا ۔۔3۔۔	----	ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥
سِیتل سانْتِ مہا سُکھُ پائِیا سنتسنگِ رہِئو اولّہا ۔۔	----	ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹਾ ॥
ہرِ دھنُ سنّچنُ ہرِ نامُ بھوجنُ اِہُ نانک کینو چولّہا ۔۔4۔۔8۔۔	----	ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹਾ ॥੪॥੮॥
دھناسری مہلا[1] 5 ۔۔ | [1]محلا۔	----	ਧਨਾਸਰੀ ਮਹਲਾ ੫ ॥
جِہ کرنْی ہووہِ سرمِنّدا اِہا کمانی رِیتِ ۔۔	Page# [673]	ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥
سنّت کی نِنّدا ساکت کی پُوجا اَیسی دِرڑھی بِپرِیتِ ۔۔1۔۔	----	ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤਿ ॥੧॥
مائِیا موہ بھُولو اورے ہِیت ۔۔	----	ਮਾਇਆ ਮੋਹ ਭੂਲੋ ਅਵਰੈ ਹੀਤ ॥
ہرِچنّدئُری بن ہر پات رے اِہے تُہارو بِیت ۔۔1۔۔ رہاءُ ۔۔	----	ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥
چنّدن لیپ ہوت دیہ کءُ سُکھُ گردھبھ بھسم سنّگیِت ۔۔	----	ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥
انّمرِت سنّگِ ناہِ رُچ آوت بِکھےَ ٹھگئُری پرِیت ۔۔2۔۔	----	ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥

اُتم سنّت بھلے سنّجوگی اِس جُگ مہِ پوِت پُنیت --	----	ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥
جات اکارتھ جنمُ پدارتھ کاچ بادرےَ جیت --3--	----	ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥
جنم جنم کے کِلوِکھ دُکھ بھاگے گُرِ گیان انّجنُ نیتّرِ دیت --	----	ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥
سادھسنّگِ اِن دُکھ تے نِکسِئو نانکؑ ایکؑ پرِیت --4--9--	----	ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
پانی پکھا پِیسء سنّت آگےَ گُنڑ گوِنّد جسُ گائی --	----	ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
ساسِ ساسِ منُ نامُ سمّھارےَ اِہُ بِسّرام نِدھِ پائی --1--	----	ਸਾਸਿ ਸਾਸਿ ਮਨੁ ਨਾਮੁ ਸਮ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
تُمّہ کرہُ دئِیا میرے سائی --	----	ਤੁਮ੍ਹ ਕਰਹੁ ਦਇਆ ਮੇਰੇ ਸਾਈ ॥
اَیسی متِ دِیجےَ میرے ٹھاکُر سدا سدا تُدھُ دھِیائی --1-- رہاءُ --	----	ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
تُمّہری کرِپا تے موہُ مانُ چھُوٹےَ بِنسِ جاءِ بھرمائی --	----	ਤੁਮ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥

اند رُوپُ روِئو سبھ مدھے جت کت پیکھءُ جائی --2--	----	ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
تُمّہ دئِیال کِرپال کِرِپا ندھِ پتِت پاون گوسائی --	----	ਤੁਮ੍ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
کوٹِ سُوکھ آننّد راج پائے مُکھ تے نِمکھ بُلائی --3--	----	ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
جاپ تاپ بھگتِ سا پُوری جو پرّبھ کےَ منِ بھائی --	----	ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
نامُ جپت ترِّسنا سبھ بُجھی ہےَ نانکؒ ترِّپتِ اگھائی --4--10--	----	ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
جِنِ کینے وسِ اپُنےَ ترّے گُنْ بھونْ چتُر سنّسارا --	----	ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥
جگ اِسنان تاپ تھان کھنڈّے کِیا اِہُ جنّتُ وِچارا --1--	----	ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥
پرّبھ کی اوٹ گہی تءُ چھُوٹو --	----	ਪ੍ਰਭ ਕੀ ਓਟ ਗਹੀ ਤਉ ਛੂਟੋ ॥
سادھ پرّسادِ ہرِ ہرِ ہرِ گائے بکھےَ بِیادھِ تب ہُوٹو --1-- رہاءُ --	----	ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥

نہ سُنئِیۓ نہ مُکھ تے بکیِۓ نہ موہےَ اُہ ڈِیٹھی --	ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥
اَیسی ٹھگئُری پاءِ بھُلاوےَ منِ سبھ کےَ لاگےَ میٹھی --2--	ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥
ماءِ باپ پُوت ہِت بھّراتا اُنِ گھرِ گھرِ میلِئو دُویا --	ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥
کِس ہی وادھِ گھاٹِ کِس ہی پہِ سگلے لرِ لرِ مُویا --3--	ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥
ہءُ بلِہاری ستِگُر اپُنے جِنِ اِہُ چلتُ دِکھائِیا --	ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥
گُوجھی بھاہِ جلےَ سنّسارا بھگت ن بِیاپےَ مائِیا --4--	ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥
سنّت پّرسادِ مہا سُکھُ پائِیا سگلے بنّدھن کاٹے --	ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥
ہرِ ہرِ نامُ نانک دھنُ پائِیا اپُنےَ گھرِ لےَ آئِیا کھاٹے --5--11--	ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥
دھناسری مہلا[1] 5 -- | [1]محلا۔	ਧਨਾਸਰੀ ਮਹਲਾ ੫ ॥
تُم داتے ٹھاکر پّرتِپالک نائِک کھسم[1] ہمارے -- | [1]خصم۔	ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥

نِملکھ نِملکھ تُم ہی پّرِتپالہُ ہم بارِک تُمرے دھارے ۔۔1۔۔	----	ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
جِہوا ایک کون گُن کہِیۓ ۔۔	Page# [674]	ਜਿਹਵਾ ਏਕ ਕਵਨ ਗੁਨ ਕਹੀਐ ॥
بیسُمار[1]بیئنّت سُیامی تیرو انّتُ ن کِن ہی لہِیۓ ۔۔1۔۔ رہاءُ ۔۔ | [1]بیشُمار۔	----	ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥
کوٹِ پرادھ ہمارے کھنّڈہُ انِک بِدھی سمجھاوہُ ۔۔	----	ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
ہم اِگیان الپ متِ تھوری تُم آپن بِردُ رکھاوہُ ۔۔2۔۔	----	ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
تُمری سرنِ تُماری آسا تُم ہی سجن سُہیلے ۔۔	----	ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
راکھہُ راکھنہار دئِیالا نانک گھر کے گولے ۔۔3۔۔12۔۔	----	ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
دھناسری مہلا[1] 5 ۔۔ | [1]محلا۔	----	ਧਨਾਸਰੀ ਮਹਲਾ ੫ ॥
پوُجا ورت تِلک اِسنانا پُنّن دان بہُ دَین ۔۔	----	ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥
کہوُنّ ن بھیِجےَ سنّجم سُیامی بولہِ مِٹھے بَین ۔۔1۔۔	----	ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥

پّربھ جی کو نامُ جپت من چَین --	----	ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥
بہُ پّرکار کھوجہِ سبھِ تا کءُ بِکھمُ ن جائی لَین --1-- رہاءُ --	----	ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥
جاپ تاپ بھّرمن بسُدھا کرِ اُردھ تاپ لَے گَین --	----	ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥
اِہ بِدھِ نہی پتِییانو ٹھاکُر جوگ جُگتِ کرِ جَین --2--	----	ਇਹ ਬਿਧਿ ਨਹੀ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥
انّمرِت نامُ نِرمولکُ ہرِ جسُ تِنِ پائِئو جِسُ کِرپَین --	----	ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥
سادھسنّگِ رنّگِ پّربھ بھیٹے نانکؑ سُکھِ جن رَین --3--13--	----	ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
بنّدھن تے چھُٹکاوے پّربھوُ مِلاوے ہرِ ہرِ نامُ سُناوے --	----	ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਣਾਵੈ ॥
استھِرُ کرے نِہچلُ اِہُ منُویا بہُرِ ن کتہُو دھاوے --1--	----	ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥
ہے کوئُو اَیسو ہمرا مِیتُ --	----	ਹੈ ਕੋਊ ਐਸੋ ਹਮਰਾ ਮੀਤੁ ॥
سگل سمگّری جیءُ ہیءُ دےءُ ارپءُ اپنو چِیتُ --1-- رہاءُ --	----	ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥

پر دھن پر تن پر کی نِنّدا
اِن سِءُ پ٘رِیتِ ن لاگےَ --

ਪਰ ਧਨ ਪਰ ਤਨ ਪਰ ਕੀ ਨਿੰਦਾ
ਇਨ ਸਿਉ ਪ੍ਰੀਤਿ ਨ ਲਾਗੈ ॥

سنّتہ سنّگُ سنّت سنّبھاکھنُ
ہرِ کِیرتنِ منُ جاگےَ --2--

ਸੰਤਹ ਸੰਗੁ ਸੰਤ ਸੰਭਾਖਨੁ
ਹਰਿ ਕੀਰਤਨਿ ਮਨੁ ਜਾਗੈ ॥੨॥

گُݨ نِدھان دئِیال پُرکھ پ٘ربھ
سرب سُوکھ دئِیالا --

ਗੁਣ ਨਿਧਾਨ ਦਇਆਲ ਪੁਰਖ ਪ੍ਰਭ
ਸਰਬ ਸੂਖ ਦਇਆਲਾ ॥

ماگےَ دانُ نامُ تیرو نانکُ
جِءُ ماتا بال گُپالا --3--14--

ਮਾਗੈ ਦਾਨੁ ਨਾਮੁ ਤੇਰੋ ਨਾਨਕੁ
ਜਿਉ ਮਾਤਾ ਬਾਲ ਗੁਪਾਲਾ ॥੩॥੧੪॥

دھناسری مہلا[1] 5 -- | [1]محلا-

ਧਨਾਸਰੀ ਮਹਲਾ ੫ ॥

ہرِ ہرِ لِینے سنّت اُبارِ --

ਹਰਿ ਹਰਿ ਲੀਨੇ ਸੰਤ ਉਬਾਰਿ ॥

ہرِ کے داس کی چِتوےَ بُرِیائی
تِس ہی کءُ پھِرِ مارِ --1-- رہاءُ --

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ
ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥

جن کا آپِ سہائی ہوِیا
نِنّدک بھاگے ہارِ --

ਜਨ ਕਾ ਆਪਿ ਸਹਾਈ ਹੋਆ
ਨਿੰਦਕ ਭਾਗੇ ਹਾਰਿ ॥

بھ٘رمت بھ٘رمت اُوہاں ہی مُوۓ
باہُڑِ گ٘رِہِ ن منّجھارِ --1--

ਭ੍ਰਮਤ ਭ੍ਰਮਤ ਊਹਾਂ ਹੀ ਮੂਏ
ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥

نانک سرݨِ پرِئو دُکھ بھنّجن
گُن گاوےَ سدا اپارِ --

ਨਾਨਕ ਸਰਣਿ ਪਰਿਓ ਦੁਖ ਭੰਜਨ
ਗੁਨ ਗਾਵੈ ਸਦਾ ਅਪਾਰਿ ॥

نِندک کا مُکھ کالا ہویا دِین دُنیِیا کےَ دربارِ --2--15--	----	ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥
دھناسِری مہلا[1] 5 -- | محلا[1] -	----	ਧਨਾਸਿਰੀ ਮਹਲਾ ੫ ॥
اب ہرِ راکھنہارُ چِتارِیا --	----	ਅਬ ਹਰਿ ਰਾਖਨਹਾਰੁ ਚਿਤਾਰਿਆ ॥
پتِت پُنِیت کیِۓ کھِن بھِیترِ سگلا روگُ بِدارِیا --1-- رہاۓ --	----	ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥
گوسٹِ بھئی سادھ کےَ سنّگمِ کام کرودھُ لوبھُ مارِیا --	----	ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥
سِمرِ سِمرِ پُورن نارائِن سنّگی سگلے تارِیا --1--	----	ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥
اَئُکھدھ منّتر مُول من اِکےَ منِ بِسّواسُ پ٘ربھ دھارِیا --	----	ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥
چرن رین باںچھےَ نِت نانکُ پُنہ پُنہ بلِہارِیا --2--16--	Page# [675]	ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥
دھناسری مہلا[1] 5 -- | محلا[1] -	----	ਧਨਾਸਰੀ ਮਹਲਾ ੫ ॥
میرا لاگو رام سِءُ ہیتُ --	----	ਮੇਰਾ ਲਾਗੋ ਰਾਮ ਸਿਉ ਹੇਤੁ ॥
ستِگُرُ میرا سدا سہائی جِنِ دُکھ کا کاٹِیا کیتُ --1-- رہاۓ --	----	ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥

ہاتھ دےءِ راکھِئو اپُنا کرِ بِرتھا سگل مِٹائی --	----	ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥
نِنّدک کے مُکھ کالے کینے جن کا آپِ سہائی --1--	----	ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥
ساچا ساہِبُ[1] ہوِیا رکھوالا راکھِ لیئے کنّٹھِ لاءِ -- | [1]صاحِبُ-	----	ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥
نِربھءُ بھئے سدا سُکھ مانڑے نانک ہرِ گُنڑ گاءِ --2--17--	----	ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥
دھناسِری مہلا[1] 5 -- | [1]محلا-	----	ਧਨਾਸਿਰੀ ਮਹਲਾ ੫ ॥
اَئُکھدھُ تیرو نامُ دئِیال --	----	ਅਉਖਧੁ ਤੇਰੋ ਨਾਮੁ ਦਇਆਲ ॥
موہِ آتُر تیری گتِ نہی جانی توُنّ آپِ کرہِ پرّتِپال --1-- رہاءُ --	----	ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥
دھارِ انُگرّہُ سُیامی میرے دُتِیا بھاءُ نِوارِ --	----	ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥
بنّدھن کاٹِ لیہُ اپُنے کرِ کبہُو ن آوہ ہارِ --1--	----	ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥
تیری سرنِ پئِیا ہءُ جیواں توُنّ سنّمرِتھُ پُرکھُ مِہروانُ --	----	ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥

آٹھ پہر پّربھ کءُ آرادھی نانکؑ سد کُربانُ[1] ــ2ــ18ــ | [1]قُربانُ-	----	ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥
راگُ دھناسری مہلا[1] 5 | [1]محلا-	----	ਰਾਗੁ ਧਨਾਸਰੀ ਮਹਲਾ ੫
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
ہا ہا پّربھ راکھِ لیہُ ــ	----	ਹਾ ਹਾ ਪ੍ਰਭ ਰਾਖਿ ਲੇਹੁ ॥
ہم تے کِچھُو ن ہوءِ میرے سّوامی کرِ کِرپا اپُنا نامُ دیہُ ــ1ــ رہاءُ ــ	----	ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
اگنِ کُٹنّب ساگر سنّسار ــ	----	ਅਗਨਿ ਕੁਟੰਬ ਸਾਗਰ ਸੰਸਾਰ ॥
بھرم موہ اگِیان انّدھار ــ1ــ	----	ਭਰਮ ਮੋਹ ਅਗਿਆਨ ਅੰਧਾਰ ॥੧॥
اُوچ نِیچ سُوکھ دُوکھ ــ	----	ਊਚ ਨੀਚ ਸੂਖ ਦੂਖ ॥
دھّراپِس ناہی تّرِسنا بھُوکھ ــ2ــ	----	ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥
منِ باسنا رچِ بِکھےَ بِیادھِ ــ	----	ਮਨਿ ਬਾਸਨਾ ਰਚਿ ਬਿਖੈ ਬਿਆਧਿ ॥
پنّچ دُوت سنّگِ مہا اسادھ ــ3ــ	----	ਪੰਚ ਦੂਤ ਸੰਗਿ ਮਹਾ ਅਸਾਧ ॥੩॥
جیء جہانُ پّران دھنُ تیرا ــ	----	ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥
نانکؑ جانُ سدا ہرِ نیرا ــ4ــ1ــ19ــ	----	ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥
دھناسری مہلا[1] 5 ــ | [1]محلا-	----	ਧਨਾਸਰੀ ਮਹਲਾ ੫ ॥
دِین درد نِوارِ ٹھاکُر راکھےَ جن کی آپِ ــ	----	ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥

ترݨ تارݨ ہرِ ندھِ دُوکھُ ن سکےَ بِیاپ --1--	----	ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥
سادھُو سنّگِ بھجہُ گُپال --	----	ਸਾਧੂ ਸੰਗਿ ਭਜਹੁ ਗੁਪਾਲ ॥
آن سنّجم کِچھُ ن سُوجھےَ اِہ جتن کاٹِ کلِ کال -- رہاءُ --	----	ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥
آدِ انّتِ دئِیال پُورن تِسُ بِنا نہی کوءِ --	----	ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥
جنم مرݨ نِوارِ ہرِ جپِ سِمرِ سُیامی سوءِ --2--	----	ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥
بید سِنمّرِتِ کتھےَ ساست بھگت کرہِ بیِچارُ --	----	ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥
مُکتِ پائیئےَ سادھسنّگتِ بِنسِ جاءِ انّدھارُ --3--	----	ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥
چرن کمل ادھارُ جن کا راسِ پُونّجی ایک --	----	ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥
تاݨُ ماݨُ دِیباݨُ ساچا نانک کی پِرّبھ ٹیک --4--2--20--	----	ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
دھناسری مہلا[1] 5 -- | محلا[1]	Page# [676]	ਧਨਾਸਰੀ ਮਹਲਾ ੫ ॥

پھِرت پھِرت بھیٹے جن سادھُو پُورے گُرِ سمجھائِیا --	----	ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥
آن سگل بِدھِ کانْمِ ن آوے ہرِ ہرِ نامُ دھِیائِیا --1--	----	ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥
تا تے موہِ دھاری اوٹ گوپال --	----	ਤਾ ਤੇ ਮੋਹਿ ਧਾਰੀ ਓਟ ਗੋਪਾਲ ॥
سرنِ پرِئو پُورن پرمیسُر بنسے سگل جنّجال[1] -- رہاءُ -- | [1]زنجال-	----	ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥
سُرگ مِرت پئِیال بھُو منّڈل سگل بِیاپے ماءِ --	----	ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥
جیء اُدھارن سبھ کُل تارن ہرِ ہرِ نامُ دھِیاءِ --2--	----	ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
نانک نامُ نِرنّجنُ گائیئے پائیئے سرب نِدھانا --	----	ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥
کرِ کرِپا جِسُ دےءِ سُیامی بِرلے کاہُو جانا --3--3--21--	----	ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
دھناسری مہلا[1] 5 گھرُ 2 چئُپدے | [1]محلا-	----	ਧਨਾਸਰੀ ਮਹਲਾ ੫ ਘਰੁ ੨ ਚਉਪਦੇ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
چھوڈِ جاہِ سے کرہِ پرال --	----	ਛੋਡਿ ਜਾਹਿ ਸੇ ਕਰਹਿ ਪਰਾਲ ॥
کامِ ن آوہِ سے جنّجال[1] -- | [1]زنجال-	----	ਕਾਮਿ ਨ ਆਵਹਿ ਸੇ ਜੰਜਾਲ ॥

سنّگِ ن چالہِ تِن سِءُ ہِیت ۔۔	----	ਸੰਗਿ ਨ ਚਾਲਹਿ ਤਿਨ ਸਿਉ ਹੀਤ ॥
جو بَیرائی سیئی مِیت ۔۔1۔۔	----	ਜੋ ਬੈਰਾਈ ਸੇਈ ਮੀਤ ॥੧॥
اَیسے بھرمِ بھُلے سنّسارا ۔۔	----	ਐਸੇ ਭਰਮਿ ਭੁਲੇ ਸੰਸਾਰਾ ॥
جنمُ پدارتھُ کھوءِ گوارا ۔۔ رہاءُ ۔۔	----	ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥
ساچُ دھرمُ نہی بھاوےَ ڈِیٹھا ۔۔	----	ਸਾਚੁ ਧਰਮੁ ਨਹੀ ਭਾਵੈ ਡੀਠਾ ॥
جھُوٹھ دھوہ سِءُ رچِئو مِیٹھا ۔۔	----	ਝੂਠ ਧੋਹ ਸਿਉ ਰਚਿਓ ਮੀਠਾ ॥
داتِ پِیاری وِسرِیا داتارا ۔۔	----	ਦਾਤਿ ਪਿਆਰੀ ਵਿਸਰਿਆ ਦਾਤਾਰਾ ॥
جاݨےَ ناہی مرݨُ وِچارا ۔۔2۔۔	----	ਜਾਣੈ ਨਾਹੀ ਮਰਣੁ ਵਿਚਾਰਾ ॥੨॥
وستُ پرائی کءُ اُٹھِ روۄےَ ۔۔	----	ਵਸਤੁ ਪਰਾਈ ਕਉ ਉਠਿ ਰੋਵੈ ॥
کرم دھرم سگلا ای کھوۄےَ ۔۔	----	ਕਰਮ ਧਰਮ ਸਗਲਾ ਈ ਖੋਵੈ ॥
ہُکمُ[1] ن بُوجھےَ آوݨ جاݨے ۔۔ | [1]حُکمُ۔	----	ਹੁਕਮੁ ਨ ਬੂਝੈ ਆਵਣ ਜਾਣੇ ॥
پاپ کرےَ تا پچھوتاݨے ۔۔3۔۔	----	ਪਾਪ ਕਰੈ ਤਾ ਪਛੋਤਾਣੇ ॥੩॥
جو تُدھُ بھاوےَ سو پرواݨُ ۔۔	----	ਜੋ ਤੁਧੁ ਭਾਵੈ ਸੋ ਪਰਵਾਣੁ ॥
تیرے بھاݨے نو کُرباݨُ[1] ۔۔ | [1]قُرباݨُ۔	----	ਤੇਰੇ ਭਾਣੇ ਨੋ ਕੁਰਬਾਣੁ ॥
نانکُ گرِیبُ[1] بنّدا جنُ تیرا ۔۔ | [1]غرِیبُ۔	----	ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
راکھِ لےءِ ساہِبُ[1] پرّبھُ میرا ۔۔4۔۔1۔۔22۔۔ | [1]صاحِبُ۔	----	ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
دھناسری مہلا[1] 5 ۔۔ | [1]محلا۔	----	ਧਨਾਸਰੀ ਮਹਲਾ ੫ ॥
موہِ مسکِین پرّبھُ نامُ ادھارُ ۔۔	----	ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥

کھاٹݨ کءُ ہرِ ہرِ روجگارُ --	----	ਖਾਟਣ ਕਉ ਹਰਿ ਹਰਿ ਰੋਜਗਾਰੁ ॥
سنّچݨ کءُ ہرِ ایکو نامُ --	----	ਸੰਚਣ ਕਉ ਹਰਿ ਏਕੋ ਨਾਮੁ ॥
ہلتِ پلتِ تا کےَ آوےَ کام --1--	----	ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥
نامِ رتے پّربھ رنّگِ اپار --	----	ਨਾਮਿ ਰਤੇ ਪ੍ਰਭ ਰੰਗਿ ਅਪਾਰ ॥
سادھ گاوِہ گُݨ ایک نِرنّکار -- رہاءُ --	----	ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥
سادھ کی سوبھا اتِ مسکینی --	----	ਸਾਧ ਕੀ ਸੋਭਾ ਅਤਿ ਮਸਕੀਨੀ ॥
سنّت وڈائی ہرِ جسُ چِینی --	----	ਸੰਤ ਵਡਾਈ ਹਰਿ ਜਸੁ ਚੀਨੀ ॥
اندُ سنّتن کےَ بھگتِ گوِنّد --	----	ਅਨਦੁ ਸੰਤਨ ਕੈ ਭਗਤਿ ਗੋਵਿੰਦ ॥
سُوکھُ سنّتن کےَ بِنسی چِنّد --2--	----	ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥
جہ سادھ سنّتن ہووِہ اِکتّر --	----	ਜਹ ਸਾਧ ਸੰਤਨ ਹੋਵਹਿ ਇਕਤ੍ਰ ॥
تہ ہرِ جسُ گاوِہ ناد کوِت --	----	ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥
سادھ سبھا مہِ اند بِسّرام --	----	ਸਾਧ ਸਭਾ ਮਹਿ ਅਨਦ ਬਿਸ੍ਰਾਮ ॥
اُن سنّگُ سو پاۓ جِسُ مستکِ کرام --3--	----	ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥
دُءِ کر جوڑِ کری ارداسِ[1] -- | [1]عرداسِ-	----	ਦੁਇ ਕਰ ਜੋੜਿ ਕਰੀ ਅਰਦਾਸਿ ॥
چرن پکھارِ کہاں گُݨتاس --	----	ਚਰਨ ਪਖਾਰਿ ਕਹਾਂ ਗੁਣਤਾਸ ॥
پّربھ دئِیال کِرپال ہجُورِ[1] -- | [1]حضُورِ-	----	ਪ੍ਰਭ ਦਇਆਲ ਕਿਰਪਾਲ ਹਜੂਰਿ ॥
نانکُ جِیوےَ سنّتا دھُورِ --23--2--4--	----	ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

دھناسری م: 5 --	----	ਧਨਾਸਰੀ ਮਃ ੫ ॥
سو کت ڈرے جِ کھسمُ[1] سمّھارے -- | خصمِ[1]-	Page# [677]	ਸੋ ਕਤ ਡਰੈ ਜਿ ਖਸਮੁ ਸਮ੍ਹਾਰੈ ॥
ڈرِ ڈرِ پچے منمُکھ ویچارے --1-- رہاءُ --	----	ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥
سِر اُوپرِ مات پِتا گُردیو --	----	ਸਿਰ ਊਪਰਿ ਮਾਤ ਪਿਤਾ ਗੁਰਦੇਵ ॥
سپھل مُورتِ جا کی نِرمل سیو --	----	ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥
ایکُ نِرنّجنُ جا کی راسِ --	----	ਏਕੁ ਨਿਰੰਜਨੁ ਜਾ ਕੀ ਰਾਸਿ ॥
مِل سادھسنگتِ ہووت پرگاس --1--	----	ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥
جِیئن کا داتا پُورن سبھ ٹھاءِ --	----	ਜੀਅਨ ਕਾ ਦਾਤਾ ਪੂਰਨ ਸਭ ਠਾਇ ॥
کوٹِ کلیس مِٹہِ ہر ناءِ --	----	ਕੋਟਿ ਕਲੇਸ ਮਿਟਹਿ ਹਰਿ ਨਾਇ ॥
جنم مرن سگلا دُکھُ ناسے --	----	ਜਨਮ ਮਰਨ ਸਗਲਾ ਦੁਖੁ ਨਾਸੈ ॥
گُرمُکھِ جا کے مَنِ تنِ باسے --2--	----	ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥
جِس نو آپ لئے لڑِ لاءِ --	----	ਜਿਸ ਨੋ ਆਪਿ ਲਏ ਲੜਿ ਲਾਇ ॥
درگہ مِلے تِسے ہی جاءِ --	----	ਦਰਗਹ ਮਿਲੈ ਤਿਸੈ ਹੀ ਜਾਇ ॥
سیئی بھگت جِ ساچے بھاݨے --	----	ਸੇਈ ਭਗਤ ਜਿ ਸਾਚੇ ਭਾਣੇ ॥
جمکال تے بھئے نِکاݨے --3--	----	ਜਮਕਾਲ ਤੇ ਭਏ ਨਿਕਾਣੇ ॥੩॥
ساچا ساہِبُ[1] سچُ دربارُ -- | صاحِب[1]-	----	ਸਾਚਾ ਸਾਹਿਬੁ ਸਚੁ ਦਰਬਾਰੁ ॥
کِیمتِ[1] کئُݨُ کہے بیچارُ -- | قیمتِ[1]-	----	ਕੀਮਤਿ ਕਉਣੁ ਕਹੈ ਬੀਚਾਰੁ ॥
گھٹِ گھٹِ انترِ سگل ادھارُ --	----	ਘਟਿ ਘਟਿ ਅੰਤਰਿ ਸਗਲ ਅਧਾਰੁ ॥

نانکُ جاچے سنّت ریناُر --24--3--4--	----	ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥
مھلا[1]- | دھناسری مہلا[1] 5	----	ਧਨਾਸਰੀ ਮਹਲਾ ੫
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
گھرِ باہرِ تیرا بھرواسا تُو جن کے ہے سنّگِ --	----	ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥
کرِ کرِپا پریتم پربھ اپُنے نامُ جپءُ ہرِ رنّگِ --1--	----	ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥
جن کءُ پربھ اپنے کا تانُ --	----	ਜਨ ਕਉ ਪ੍ਰਭ ਅਪਨੇ ਕਾ ਤਾਣੁ ॥
جو تُو کرہِ کراوہِ سُیامی مصلتِ[1]- | سا مسلتِ[1] پروانُ -- رہاءُ --	----	ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥
پتِ پرمیسرُ گتِ نارائنُ دھنُ گُپال گُن ساکھی --	----	ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥
چرن سرن نانک داس ہرِ ہرِ سنّتی اِہ بِدھِ جاتی --2--1--25--	----	ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥
مھلا[1]- | دھناسری مہلا[1] 5 --	----	ਧਨਾਸਰੀ ਮਹਲਾ ੫ ॥
سگل منورتھ پربھ تے پائے کنّٹھِ لاءِ گُرِ راکھے --	----	ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥

سنّسار ساگر مہِ جلنِ ن دِنے کنۓَ ن دُترُ بھاکھے --1--	----	ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥
جِن کےَ منِ ساچا بِسّواسُ --	----	ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥
پیکھِ پیکھِ سُیامی کی سوبھا آندُ سدا اُلاسُ -- رہاءُ --	----	ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥
چرن سرنِ پوُرن پریسرُ انّترجامی ساکھِئو --	----	ਚਰਨ ਸਰਨਿ ਪੂਰਨ ਪਰਮੇਸਰੁ ਅੰਤਰਜਾਮੀ ਸਾਖਿਓ ॥
جانِ بوُجھِ اپنا کیِئو نانک بھگتن کا انّکرُ راکھِئو --2--2--26--	----	ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
جہ جہ پیکھءُ تہ ہجوُرِ[1] دوُرِ کتہُ ن جائی -- | [1]حضوُرِ-	----	ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
روِ رہِیا سربتّرمےَ من سدا دھِیائی --1--	----	ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
اِیت اُوت نہی بیچھُڑےَ سو سنّگی گنیۓَ --	----	ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥
بِنسِ جاءِ جو نِمکھ مہِ سو الپ سُکھُ بھنیۓَ -- رہاءُ --	----	ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥

پّرتپالے اپیاءُ دےءِ کچھُ اُون ن ہوئی --	----	ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥
ساسِ ساسِ سنّمالتا میرا پّربھُ سوئی --2--	----	ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥
اچھل اچھید اپار پّربھ اُوچا جا کا رُوپُ --	----	ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥
جپِ جپِ کرہِ انندُ جن اچرج آنُوپُ --3--	----	ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥
سا متِ دیہُ دئِیال پّربھ جِتُ تُمہِ ارادھا --	----	ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥
نانکُ منگّےَ دانُ پّربھ رین پگ سادھا --4--3--27--	----	ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥
دھناسری مہلا[1] 5 -- | محلا[1]۔	Page# [678]	ਧਨਾਸਰੀ ਮਹਲਾ ੫ ॥
جِنِ تُم بھیجے تِنہِ بُلائے سُکھ سہج سیتی گھرِ آءُ --	----	ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
اند منگل گُن گاءُ سہج دھُنِ نِہچل راجُ کماءُ --1--	----	ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
تُم گھرِ آوہُ میرے مِیت --	----	ਤੁਮ ਘਰਿ ਆਵਹੁ ਮੇਰੇ ਮੀਤ ॥

تُمرے دوکھی ہرِ آپ نِوارے اپدا بھئی بِتیت -- رہاءُ --	----	ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
پّرگٹ کینے پّربھ کرنیہارے ناسن بھاجن تھاکے --	----	ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥
گھرِ منّگل واجہِ نِت واجے اپُنےَ کھسمِ[1] نِواجے[2] --2-- | [1] خصمِ- [2] نِوازے-	----	ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥
استھِر رہہُ ڈولہُ مت کبہُو گُر کےَ بچنِ ادھارِ --	----	ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥
جےَ جےَ کارُ سگل بھُو منّڈل مُکھ اُوجل دربار --3--	----	ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥
جِن کے جیء تنےَ ہی پھیرے آپے بھِئیا سہائی --	----	ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥
اچرجُ کِیا کرنَیہارےَ نانکُ سچُ وڈِیائی --4--4--28--	----	ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
دھناسری مہلا[1] 5 گھرُ 6 | [1] محلا-	----	ਧਨਾਸਰੀ ਮਹਲਾ ੫ ਘਰੁ ੬
ੴ سِتگر پّرسادِ --	----	ੴ ਸਤਿਗੁਰ ਪ੍ਰਸਾਦਿ ॥
سُنہُ سنّت پِیارے بِنءُ ہمارے جیءُ --	----	ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥
ہرِ بِنُ مُکتِ ن کاہُو جیءُ -- رہاءُ --	----	ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥

من نِرمل کرم کرِ تارن ترن ہرِ
اورِ جنّجال[1] تیرے کاہُو ن کام جیءُ -- |
[1] زنّجال-

ਮਨ ਨਿਰਮਲ ਕਰਮ ਕਰਿ ਤਾਰਨ ਤਰਨ
---- ਹਰਿ
ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥

جِیون دیوا پاربرہم سیوا
اِہُ اُپدیس مو کءُ گُرِ دینا جیءُ --1--

ਜੀਵਨ ਦੇਵਾ ਪਾਰਬ੍ਰਹਮ ਸੇਵਾ
---- ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ
॥੧॥

تِس سِءُ ن لائیۓ ہِیت جا کو کچھُ ناہی
بِیتُ
انّت کی بار اوہُ سنّگِ ن چالےَ --

ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ
---- ਨਾਹੀ ਬੀਤੁ
ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥

مِن تنِ تُو آرادھ ہرِ کے پرِیتم سادھ
جا کےَ سنّگِ تیرے بنّدھن چھُوٹےَ
--2--

ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ
---- ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥

گہُ پاربرہم سرن ہِردےَ کمل چرن
اور آس کچھُ پٹل ن کیجےَ --

ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ
---- ਅਵਰ ਆਸ ਕਛੁ ਪਟਲੁ ਨ ਕੀਜੈ ॥

سوئی بھگتُ گیانی دھِیانی تپا سوئی
نانک جا کءُ کِرپا کیجےَ
--29--1--3--

ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ
---- ਨਾਨਕ ਜਾ ਕਉ ਕਿਰਪਾ ਕੀਜੈ
॥੩॥੧॥੨੯॥

دھناسری مہلا[1] 5 -- | [1] مُحلا-

---- ਧਨਾਸਰੀ ਮਹਲਾ ੫ ॥

میرے لال بھلو رے بھلو رے
بھلو ہرِ منّگنا --

ਮੇਰੇ ਲਾਲ ਭਲੋ ਰੇ ਭਲੋ ਰੇ
---- ਭਲੋ ਹਰਿ ਮੰਗਨਾ ॥

دیکھہُ پسارِ نَین سُنہُ سادھُو کے بَین پرانپتِ چِتِ راکھُ سگل ہےَ مرنا ۔۔ رہاءُ ۔۔	----	ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥
چنّدن چویا رس بھوگ کرت انیکےَ بِکھیا بِکار دیکھُ سگل ہےَ پھیکے ایکےَ گوبِد کو نامُ نیکو کہت ہےَ سادھ جن ۔۔	----	ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥
تنُ دھنُ آپن تھاپِئو ہرِ جپُ ن نِمکھ جاپِئو ارتھُ دَربُ دیکھُ کچھُ سنّگِ ناہی چلنا ۔۔1۔۔	----	ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥
جا کو رے کرمُ بھلا تِنِ اوٹ گہی سنّت پلا تِن ناہی رے جمُ سنّتاوے سادھُو کی سنّگنا ۔۔	----	ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥
پائِئو رے پرم نِدھانُ مِٹِئو ہےَ ابھِمانُ ایکےَ نِرنّکار نانک منُ لگنا ۔۔30۔۔2۔۔2۔۔	----	ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥
دھناسری مہلا 5 گھرُ 7 | محلا	----	ਧਨਾਸਰੀ ਮਹਲਾ ੫ ਘਰੁ ੭
ੴ ستِگر پرسادِ ۔۔	Page# [679]	ੴ ਸਤਿਗੁਰ ਪ੍ਰਸਾਦਿ ॥

ہرِ ایکُ سِمرِ ایکُ سِمرِ
ایکُ سِمرِپیارے --

ਹਰਿ ਏਕੁ ਸਿਮਰਿ ਏਕੁ ਸਿਮਰਿ
ਏਕੁ ਸਿਮਰਿ ਪਿਆਰੇ ॥

کلِ کلیس لوبھ موہ
مہا بھئُجلُ تارے -- رہاءُ --

ਕਲਿ ਕਲੇਸ ਲੋਭ ਮੋਹ
ਮਹਾ ਭਉਜਲੁ ਤਾਰੇ ॥ ਰਹਾਉ ॥

ساسِ ساسِ نِمکھ نِمکھ
دِنسُ رَینِ چتارے --

ਸਾਸਿ ਸਾਸਿ ਨਿਮਖ ਨਿਮਖ
ਦਿਨਸੁ ਰੈਨਿ ਚਿਤਾਰੇ ॥

سادھسنّگ جپِ نِسنّگ
منِ نِدھانُ دھارے --1--

ਸਾਧਸੰਗ ਜਪਿ ਨਿਸੰਗ
ਮਨਿ ਨਿਧਾਨੁ ਧਾਰੇ ॥੧॥

چرن کمل نمسکار
گُن گوبِدبیچارے --

ਚਰਨ ਕਮਲ ਨਮਸਕਾਰ
ਗੁਨ ਗੋਬਿਦ ਬੀਚਾਰੇ ॥

سادھ جنا کی رین نانک
منگّل سُوکھ سدھارے
--31--1--2--

ਸਾਧ ਜਨਾ ਕੀ ਰੇਨ ਨਾਨਕ
ਮੰਗਲ ਸੂਖ ਸਧਾਰੇ ॥੨॥੧॥੩੧॥

دھناسری مہلا[1] 5 گھرُ 8 دُپدے | [1]محلا

ਧਨਾਸਰੀ ਮਹਲਾ ੫ ਘਰੁ ੮ ਦੁਪਦੇ

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

سِمرءُ سِمرِ سِمرِ سُکھ پاوءُ
ساسِ ساسِ سمالے --

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ
ਸਾਸਿ ਸਾਸਿ ਸਮਾਲੇ ॥

اِہ لوکِ پرلوکِ سنّگ سہائی
جت کت موہِ رکھوالے --1--

ਇਹ ਲੋਕਿ ਪਰਲੋਕਿ ਸੰਗ ਸਹਾਈ
ਜਤ ਕਤ ਮੋਹਿ ਰਖਵਾਲੇ ॥੧॥

گُر کا بچنُ بسےَ جیء نالے --	----	ਗੁਰ ਕਾ ਬਚਨੁ ਬਸੈ ਜੀਅ ਨਾਲੇ ॥
جلِ نہی ڈُوبےَ تسکرُ نہی لیوےَ بھاہِ ن ساکےَ جالے --1-- رہاءُ --	----	ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
نِردھن کءُ دھنُ انّدھُلے کءُ ٹِک مات دُودھُ جَیسے بالے --	----	ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
ساگر مہِ بوہِتھُ پائِئو ہرِ نانک کری کّرِپا کِرپالے --2--1--32--	----	ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
بھےء کّرِپال دئِیال گوبِنّدا انمّرِتُ رِدےَ سِنّچائی --	----	ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥
نو نِدھِ رِدھِ سِدھِ ہرِ لاگِ رہی جن پائی --1--	----	ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥
سنّتن کءُ اندُ سگل ہی جائی --	----	ਸੰਤਨ ਕਉ ਅਨਦੁ ਸਗਲ ਹੀ ਜਾਈ ॥
گّرِہ باہرِ ٹھاکُرُ بھگتن کا روِ رہِیا سّرب ٹھائی --1-- رہاءُ --	----	ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥
تا کءُ کوءِ ن پہُچنہارا جا کےَ انّگِ گُسائی --	----	ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥
جم کی تّراس مٹےَ جِسُ سِمرت نانک نامُ دھِیائی --2--2--33--	----	ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥

دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
دربونّتُ دربُ دیکھِ گربےَ بھُومونّتُ ابھِمانی --	----	ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥
راجا جانےَ سگل راجُ ہمرا تِءُ ہرِ جن ٹیک سُیامی --1--	----	ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥
جے کوئُو اپُنی اوٹ سمارے --	----	ਜੇ ਕੋਊ ਅਪੁਨੀ ਓਟ ਸਮਾਰੈ ॥
جَیسا بِتُ تَیسا ہوءِ ورتےَ اپُنا بلُ نہی ہارےَ --1-- رہاءُ --	----	ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥
آن تِیاگِ بھےۓ اِک آسر سرنِ سرنِ کرِ آۓ --	----	ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥
سنّت انُگرہ بھےۓ من نِرمل نانک ہرِ گُن گاۓ --2--3--34--	----	ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
جا کءُ ہرِ رنّگُ لاگو اِسُ جُگ مہِ سو کہِیئت ہےَ سُورا --	----	ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
آتم جِنےَ سگل وِس تا کےَ جا کا سِتگُرُ پُورا --1--	----	ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
ٹھاکُرُ گائیۓَ آتم رنّگِ --	----	ਠਾਕੁਰੁ ਗਾਈਐ ਆਤਮ ਰੰਗਿ ॥

سرنٔی پاون نام دھیاون سہجِ سماون سنگِ --1-- رہاءُ --	Page# [680]	ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
جن کے چرن وسہِ میرےَ ہِیئرے سنگِ پُنیتا دیہی --	----	ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
جن کی دھُورِ دیہُ کِرپا نِدھِ نانک کےَ سُکھُ ایہی --2--4--35--	----	ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
جتن کرےَ مانٔکھ ڈہکاوےَ اوہُ انّترجامی جانےَ --	----	ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
پاپ کرے کرِ مُوکرِ پاوےَ بھیکھ کرےَ نِرباِنےَ --1--	----	ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
جانت دُورِ تُمہِ پ٘ربھ نیرِ --	----	ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥
اُت تاکےَ اُت تے اُت پیکھےَ آوےَ لوبھی پھیرِ -- رہاءُ --	----	ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
جب لگُ تُٹےَ ناہی من بھرما تب لگُ مُکتُ ن کوئی --	----	ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥
کہُ نانک دئِیال سُیامی سنّتُ بھگتُ جنُ سوئی --36--5--2--	----	ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

دھناسری مہلا[1] 5 ـــ | محلا[1]	----	ਧਨਾਸਰੀ ਮਹਲਾ ੫ ॥
نامُ گُرِ دِیئو ہے اپُنےَ جا کےَ مستکِ کرما ـــ	----	ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥
نامُ دِرڑاوے نامُ جپاوےَ تا کا جُگ مہِ دھرما ـــ1ـــ	----	ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
جن کءُ نامُ وڈائی سوبھ ـــ	----	ਜਨ ਕਉ ਨਾਮੁ ਵਡਾਈ ਸੋਭ ॥
نامو گتِ نامو پتِ جن کی مانےَ جو جو ہوگ ـــ1ـــ رہاءُ ـــ	----	ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
نام دھنُ جِسُ جن کےَ پالےَ سوئی پُورا ساہا ـــ	----	ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥
نامُ بِئُہارا نانک آدھارا نامُ پراپتِ لاہا ـــ2ـــ6ـــ37ـــ	----	ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
دھناسری مہلا[1] 5 ـــ | محلا[1]	----	ਧਨਾਸਰੀ ਮਹਲਾ ੫ ॥
نیتّرپُنیت بھۓ درس پیکھے ماتھےَ پرءُ روال ـــ	----	ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥
رسِ رسِ گُنھ گاوءُ ٹھاکُر کے مورےَ ہِردےَ بسہُ گوپال ـــ1ـــ	----	ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
تُم تءُ راکھنہار دئِیال ـــ	----	ਤੁਮ ਤਉ ਰਾਖਨਹਾਰ ਦਇਆਲ ॥

سُنّدر سُگھر بیئنّت پِتا پّربھ
ہوہُ پّربھُو کِرپال ۔۔1۔۔ رہاءُ ۔۔

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ
ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥

مہا انند منگل رُوپ تُمرے
بچن انُوپ رسال ۔۔

ਮਹਾ ਅਨੰਦ ਮੰਗਲ ਰੂਪ ਤੁਮਰੇ
ਬਚਨ ਅਨੂਪ ਰਸਾਲ ॥

ہِردے چرنْ سبدُ ستِگُر کو
نانک بانْدھِئو پال ۔۔2۔۔7۔۔38۔۔

ਹਿਰਦੈ ਚਰਣ ਸਬਦੁ ਸਤਿਗੁਰ ਕੋ
ਨਾਨਕ ਬਾਂਧਿਓ ਪਾਲ ॥੨॥੭॥੩੮॥

دھناسری مہلا[1] 5 ۔۔ | [1]محلا

ਧਨਾਸਰੀ ਮਹਲਾ ੫ ॥

اپنی اُکتِ کھلاوے بھوجن
اپنی اُکتِ کھیلاوے ۔۔

ਅਪਨੀ ਉਕਤਿ ਖਲਾਵੈ ਭੋਜਨ
ਅਪਨੀ ਉਕਤਿ ਖੇਲਾਵੈ ॥

سرب سُوکھ بھوگ رس دیوے
من ہی نالِ سماوے ۔۔1۔۔

ਸਰਬ ਸੂਖ ਭੋਗ ਰਸ ਦੇਵੈ
ਮਨ ਹੀ ਨਾਲਿ ਸਮਾਵੈ ॥੧॥

ہمرے پِتا گوپال دئیال ۔۔

ਹਮਰੇ ਪਿਤਾ ਗੋਪਾਲ ਦਇਆਲ ॥

جِءُ راکھے مہتاری بارِک کءُ
تَیسے ہی پّربھ پال ۔۔1۔۔ رہاءُ ۔۔

ਜਿਉ ਰਾਖੈ ਮਹਤਾਰੀ ਬਾਰਿਕ ਕਉ
ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥

مِیت ساجن سرب گُنْ نائِک
سدا سلامتِ دیوا ۔۔

ਮੀਤ ਸਾਜਨ ਸਰਬ ਗੁਣ ਨਾਇਕ
ਸਦਾ ਸਲਾਮਤਿ ਦੇਵਾ ॥

اِیت اُوت جت کت تت تُم ہی
ملے نانک سنّت سیوا
۔۔39۔۔8۔۔2۔۔

ਈਤ ਊਤ ਜਤ ਕਤ ਤਤ ਤੁਮ ਹੀ
ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥

دھناسری مہلا[1] 5 -- | محلا[1]-	----	ਧਨਾਸਰੀ ਮਹਲਾ ੫ ॥
سنّت کرِپال دئِیال دمودر کام کرودھ بِکھُ جارے --	----	ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥
راجُ مالُ جوبنُ تنُ جیئرا اِن اُوپرِ لےَ بارے --1--	----	ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
منِ تنِ رام نام ہِتکارے --	----	ਮਨਿ ਤਨਿ ਰਾਮ ਨਾਮ ਹਿਤਕਾਰੇ ॥
سُوکھ سہج آننّد منگّل سہِت بھو ندھِ پارِ اُتارے -- رہاءُ --	----	ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
دھنّنِ سُ تھانُ دھنّنِ اوءِ بھونا جا مہِ سنّت بسارے --	----	ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥
جن نانک کی سردھا پُورہُ ٹھاکُر بھگت تیرے نمسکارے --2--9--40--	Page# [681]	ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥
دھناسری مہلا[1] 5 -- | محلا[1]-	----	ਧਨਾਸਰੀ ਮਹਲਾ ੫ ॥
چھڈاءِ لیِئو مہا بلی تے اپنے چرن پراتِ --	----	ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥
ایکُ نامُ دِیئو من منّتا بِنسِ ن کتہُو جاتِ --1--	----	ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥
ستِگُرِ پُورےَ کینی داتِ --	----	ਸਤਿਗੁਰਿ ਪੂਰੈ ਕੀਨੀ ਦਾਤਿ ॥

ہرِ ہرِ نامُ دِیئو کیِرتن کءُ بھئی ہماری گاتِ ۔۔ رہاءُ ۔۔	----	ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥
انّگیِکارُ کیِئو پ٘ربھِ اپُنےَ بھگتن کی راکھی پاتِ ۔۔	----	ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥
نانک چرن گہے پ٘ربھ اپنے سُکھُ پائِئو دِن راتِ ۔۔2۔۔10۔۔41۔۔	----	ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥
دھناسری مہلا[1] 5 ۔۔ | محلا[1]	----	ਧਨਾਸਰੀ ਮਹਲਾ ੫ ॥
پر ہرنا لوبھُ جھوُٹھ نِنّد اِو ہی کرت گُداری ۔۔	----	ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥
م٘رگ ت٘رِسنا آس مِتھِیا میِٹھی اِہ ٹیک منہِ سادھاری ۔۔1۔۔	----	ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥
ساکت کی آوردا جاءِ ب٘رِتھاری ۔۔	----	ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥
جَیسے کاگد کے بھار مُوسا ٹُوکِ گواوت کامِ نہی گاواری ۔۔ رہاءُ ۔۔	----	ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥
کرِ کرِپا پارب٘رہم سُیامی اِہ بنّدھن چھُٹکاری ۔۔	----	ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥
بُوڈت انّدھ نانک پ٘ربھ کاڈھت سادھ جنا سنّگاری ۔۔2۔۔11۔۔42۔۔	----	ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥
دھناسری مہلا[1] 5 ۔۔ | محلا[1]	----	ਧਨਾਸਰੀ ਮਹਲਾ ੫ ॥

سِمرِ سِمرِ سُیامی پّربھُ اپنا سِیتل تنُ منُ چھاتی ـ ـ	----	ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥
رُوپ رنّگ سُوکھ دھنُ جیء کا پاربّرہم مورےَ جاتی[1] ـ ـ1ـ ـ | [1]زاتی۔	----	ਰੂਪ ਰੰਗ ਸੁਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥
رسنا رام رسائِن ماتی ـ ـ	----	ਰਸਨਾ ਰਾਮ ਰਸਾਇਨਿ ਮਾਤੀ ॥
رنّگ رنّگی رام اپنے کےَ چرن کمل نِدھِ تھاتی ـ ـ رہاءُ ـ ـ	----	ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥
جِس کا سا تِن ہی رکھِ لِیا پُورن پّربھ کی بھاتی ـ ـ	----	ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥
میلِ لیئو آپے سُکھداتےَ نانک ہرِ راکھی پاتی ـ ـ2ـ ـ12ـ ـ43ـ ـ	----	ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥
دھناسری مہلا[1] 5 ـ ـ | [1]محلا۔	----	ਧਨਾਸਰੀ ਮਹਲਾ ੫ ॥
دُوت دُسمن سبھِ تُجھ تے نِورہِ پّرگٹ پّرتاپُ تُمارا ـ ـ	----	ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥
جو جو تیرے بھگت دُکھائے اوہُ تتکال تُم مارا ـ ـ1ـ ـ	----	ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥
نِرکھءُ تُمری اورِ ہرِ نیِت ـ ـ	----	ਨਿਰਖਉ ਤੁਮਰੀ ਓਰਿ ਹਰਿ ਨੀਤ ॥
مُرارِ سہاءِ ہوہُ داس کءُ کرُ گہِ اُدھرہُ مِیت ـ ـ رہاءُ ـ ـ	----	ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥

سُنڑ بینتی ٹھاکرِ میرےَ
کھسمانا کرِ آپ ۔۔

ਸੁਣੀ ਬੇਨਤੀ ਠਾਕੁਰਿ ਮੇਰੈ
ਖਸਮਾਨਾ ਕਰਿ ਆਪਿ ॥

نانکؔ اند بھئے دُکھ بھاگے
سدا سدا ہرِ جاپ ۔۔2۔۔13۔۔44۔۔

ਨਾਨਕ ਅਨਦ ਭਏ ਦੁਖ ਭਾਗੇ
ਸਦਾ ਸਦਾ ਹਰਿ ਜਾਪਿ ॥੨॥੧੩॥੪੪॥

دھناسری مہلا[1] 5 ۔۔ | [1]محلا۔

ਧਨਾਸਰੀ ਮਹਲਾ ੫ ॥

چتُر دِسا کینو بلُ اپنا
سِر اُوپرِ کرُ دھارِئو ۔۔

ਚਤੁਰ ਦਿਸਾ ਕੀਨੋ ਬਲੁ ਅਪਨਾ
ਸਿਰ ਊਪਰਿ ਕਰੁ ਧਾਰਿਓ ॥

کرِپا کٹاکھّي اولوکنُ کینو
داس کا دُوکھُ بِدارِئو ۔۔1۔۔

ਕ੍ਰਿਪਾ ਕਟਾਖ੍ ਅਵਲੋਕਨੁ ਕੀਨੋ
ਦਾਸ ਕਾ ਦੂਖੁ ਬਿਦਾਰਿਓ ॥੧॥

ہرِ جن راکھے گُر گووِنّد ۔۔

ਹਰਿ ਜਨ ਰਾਖੇ ਗੁਰ ਗੋਵਿੰਦ ॥

کنّٹھِ لاءِ اوگُنڑ سبھِ میٹے
دئِیال پُرکھ بکھسنّد[1] ۔۔ رہاءُ ۔۔ | [1]بخشنّد۔

ਕੰਠਿ ਲਾਇ ਅਵਗੁਣ ਸਭਿ ਮੇਟੇ
ਦਇਆਲ ਪੁਰਖ ਬਖਸੰਦ ॥ ਰਹਾਉ ॥

جو ماگہِ ٹھاکُر اپُنے تے
سوئی سوئی دیوے ۔۔

ਜੋ ਮਾਗਹਿ ਠਾਕੁਰ ਅਪੁਨੇ ਤੇ
ਸੋਈ ਸੋਈ ਦੇਵੈ ॥

نانکؔ داسُ مُکھ تے جو بولےَ
اِیہا اُوہا سچُ ہووےَ
۔۔2۔۔14۔۔45۔۔

ਨਾਨਕ ਦਾਸੁ ਮੁਖ ਤੇ ਜੋ ਬੋਲੈ
ਈਹਾ ਊਹਾ ਸਚੁ ਹੋਵੈ ॥੨॥੧੪॥੪੫॥

دھناسری مہلا[1] 5 ۔۔ | [1]محلا۔

ਧਨਾਸਰੀ ਮਹਲਾ ੫ ॥

Page# [682]

اُکھی گھڑی ن دیکھݨ دیئی اپنا بِردُ سمالے --		ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ہاتھ دےءِ راکھےَ اپنے کءُ ساسِ ساسِ پ٘رتِپالے --1--	----	ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
پ٘ربھ سِءُ لاگِ رہِئو میرا چیتُ --	----	ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
آدِ انّتِ پ٘ربھُ سدا سہائی دھنّنُ ہمارا مِیتُ -- رہاءُ --	----	ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
منِ بِلاس بھۓ ساہِب[1] کے اچرج دیکھِ بڈائی -- |	----	ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
[1]صاحِب-		
ہرِ سِمرِ سِمرِ آند کرِ نانک پ٘ربھِ پُورن پیَج رکھائی --46--15--2--	----	ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
دھناسری مہلا[1] 5 -- | [1]محلا-	----	ਧਨਾਸਰੀ ਮਹਲਾ ੫ ॥
جِس کءُ بِسرےَ پ٘رانپتِ داتا سوئی گنہُ ابھاگا --	----	ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥
چرن کمل جا کا منُ راگِئو امِء سرووَر پاگا --1--	----	ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥
تیرا جنُ رام نام رنّگِ جاگا --	----	ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥

آلسُ چھیجِ گِئیا سبھُ تن تے پّرِیتم سِءُ منُ لاگا ــ رہاءُ ــ	----	ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
جہ جہ پیکھءُ تہ نارائِڑ سگل گھٹا مہِ تاگا ــ	----	ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥
نام اُدکُ پِیوت جن نانک تِیاگے سبھِ انُراگا ــ2ــ16ــ47ــ	----	ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
دھناسری مہلا[1] 5 ــ | [1]محلا۔	----	ਧਨਾਸਰੀ ਮਹਲਾ ੫ ॥
جن کے پُورن ہوۓ کام ــ	----	ਜਨ ਕੇ ਪੂਰਨ ਹੋਏ ਕਾਮ ॥
کلی کال مہا بِکھِیا مہِ لجا راکھی رام ــ1ــ رہاءُ ــ	----	ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥
سِمرِ سِمرِ سُیامی پّربھُ اپُنا نِکٹِ ن آوےَ جام ــ	----	ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥
مُکتِ بیَکُنّٹھ سادھ کی سنّگتِ جن پائِئو ہرِ کا دھام ــ1ــ	----	ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥
چرن کمل ہرِ جن کی تھاتی کوٹِ سُوکھ بِسّرام ــ	----	ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥
گوِبنّدُ دمودر سِمرءُ دِن رَینِ نانک سد کُربان[1] ــ2ــ17ــ48ــ |	----	ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
[1]قُربان۔		
دھناسری مہلا[1] 5 ــ | [1]محلا۔	----	ਧਨਾਸਰੀ ਮਹਲਾ ੫ ॥

مانْگءُ رام تے اِکُ دانُ ـ ـ	ਮਾਂਗਉ ਰਾਮ ਤੇ ਇਕੁ ਦਾਨੁ ॥
سگل منورتھ پُورن ہووہِ سِمرءُ تُمرا نامُ ـ ـ1ـ ـ رہاءُ ـ ـ	ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
چرن تُمّہارے ہِردے واسہِ سنّتن کا سنّگُ پاوءُ ـ ـ	ਚਰਨ ਤੁਮ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥
سوگ اگنِ مہِ منُ ن وِیاپے آٹھ پہر گُنڑ گاوءُ ـ ـ1ـ ـ	ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥
سّوستِ بِوستھا ہرِ کی سیوا مدھّینّت پّربھ جاپنڑ ـ ـ	ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ਮਧੵੰਤ ਪ੍ਰਭ ਜਾਪਣ ॥
نانک رنّگُ لگا پریسر باہُڑِ جنم ن چھاپنڑ ـ ـ2ـ ـ18ـ ـ49ـ ـ	ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥
دھناسری مہلا[1] 5 ـ ـ | محلا[1]	ਧਨਾਸਰੀ ਮਹਲਾ ੫ ॥
مانْگءُ رام تے سبھِ تھوک ـ ـ	ਮਾਂਗਉ ਰਾਮ ਤੇ ਸਭਿ ਥੋਕ ॥
مانُکھ کءُ جاچت سّرمُ پائیئے پّربھ کے سِمرنِ موکھ ـ ـ1ـ ـ رہاءُ ـ ـ	ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥
گھوکھے مُنِ جن سِمّرِت پُراناں بید پُکارہِ گھوکھ ـ ـ	ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥
کِرپا سِنّدھُ سیوِ سچُ پائیئے دووے سُہیلے لوک ـ ـ1ـ ـ	ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥

آن اچار بِہُار ہےَ جیتے بِنُ ہرِ سِمرن پھوک --	----	ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥
نانک جنم مرݨ بھےَ کاٹے مِلِ سادھو بِنسے سوک --50--19--2--	----	ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥
دھناسری مہلا[1] 5 -- | محلا[1]-	----	ਧਨਾਸਰੀ ਮਹਲਾ ੫ ॥
ترِسنا بُجھےَ ہرِ کے نامِ --	----	ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥
مہا سنّتوکھُ ہووے گُر بچنی پربھ سِءُ لاگے پُورن دھِیانُ --1-- رہاءُ --	----	ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥
مہا کلول بُجھہِ مائِیا کے کرِ کِرپا میرے دِین دئِیال --	----	ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥
اپݨا نامُ دیہِ جپِ جِیوا پُورن ہوءِ داس کی گھال --1--	Page# [683]	ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥
سرب منورتھ راج سُوکھ رس سد کھُسِیا کِیرتنُ جپ نام --	----	ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥
جِس کےَ کرمِ لِکھِیا دھُرِ کرتےَ نانک جن کے پُورن کام --51--20--2--	----	ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥

دھناسری م: 5 --	----	ਧਨਾਸਰੀ ਮਃ ੫ ॥
جن کی کینی پاربّرہمِ سار --	----	ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥
نِنّدکُ ٹِکنُ ن پاونِ مُولے اُوڈِ گۓ بیکار --1-- رہاءُ --	----	ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥
جہ جہ دیکھءُ تہ تہ سُیامی کوءِ ن پہُچنہار --	----	ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥
جو جو کرےَ اوگیا جن کی ہوءِ گِئیا تت چھار --1--	----	ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥
کرنہارُ رکھوالا ہویا جا کا انّتُ ن پاراوار --	----	ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥
نانک داس رکھے پّربھِ اپُنےَ نِنّدک کاڈھے مارِ --2--21--52--	----	ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥
دھناسری مہلا[1] 5 گھرُ 9 پڑتال | [1] محلا-	----	ਧਨਾਸਰੀ ਮਹਲਾ ੫ ਘਰੁ ੯ ਪੜਤਾਲ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہرِ چرن سرن گوبِنّد دُکھ بھنّجنا داس اپُنے کءُ نامُ دیوہُ --	----	ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
دّرِسٹِ پّربھ دھارہُ کّرِپا کرِ تارہُ بھُجا گہِ کُوپ تے کاڈھِ لیوہُ -- رہاءُ --	----	ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥

کام کّرودھ کرِ انّدھ مائِیا کے بنّدھ انِک دوکھا تنِ چھادِ پُورے --	----	ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥
پّربھ بِنا آن ن راکھنہارا نامُ سِمراوہُ سرنِ سُورے --1--	----	ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥
پتِت اُدھارنا جیء جنّت تارنا بید اُچار نہی انّتُ پائِئو --	----	ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥
گُنہ سُکھ ساگرا برّہم رتناگرا بھگتِ وچھلُ نانک گائِئو --53--1--2--	----	ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥
دھناسری مہلا[1] 5 -- | محلا[1]	----	ਧਨਾਸਰੀ ਮਹਲਾ ੫ ॥
ہلتِ سُکھُ پلتِ سُکھُ نِت سُکھُ سِمرنو نامُ گوبِنّد کا سدا لیِجَے --	----	ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥
مِٹہِ کمانڑے پاپ چِرانڑے سادھسنّگتِ مِلِ مُیا جیِجَے --1-- رہاءُ --	----	ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
راج جوبن بِسرنّت ہرِ مائِیا مہا دُکھُ ایہُ مہانْت کہَے --	----	ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
آس پِیاس رمنڑ ہرِ کیِرتن ایہُ پدارتھُ بھاگونّتُ لہَے --1--	----	ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥

سرنِ سمرتھ اکتھ اگوچرا پتِت اُدھارنْ نامُ تیرا --	----	ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥
انّترجامی نانک کے سُیامی سربت پُورن ٹھاکُرُ میرا	----	ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
--54--2--2--		
دھناسری مہلا[1] 5 گھرُ 12 | [1]محلا-	----	ਧਨਾਸਰੀ ਮਹਲਾ ੫ ਘਰੁ ੧੨
ੴ ستِگُر پّرسادِ	----	ੴ ਸਤਿਗੁਰ ਪ੍ਰਸਾਦਿ
بنّدنا ہرِ بنّدنا گُنْ گاوہُ گوپال راءِ -- رہاءُ --	----	ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
وڈے بھاگِ بھیٹے گُردیوا --	----	ਵਡੈ ਭਾਗਿ ਭੇਟੇ ਗੁਰਦੇਵਾ ॥
کوٹِ پرادھ مٹے ہرِ سیوا --1--	----	ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥
چرن کمل جا کا منُ راپے --	----	ਚਰਨ ਕਮਲ ਜਾ ਕਾ ਮਨੁ ਰਾਪੈ ॥
سوگ اگنِ تِسُ جن ن بِیاپے --2--	Page# [684]	ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥
ساگرُ ترِیا سادھُو سنّگے --	----	ਸਾਗਰੁ ਤਰਿਆ ਸਾਧੂ ਸੰਗੇ ॥
نِربھءُ نامُ جپہُ ہرِ رنّگے --3--	----	ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥
پر دھن دوکھ کِچھُ پاپ ن پھیڑے --	----	ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥
جم جنّدارُ ن آوے نیڑے --4--	----	ਜਮ ਜੰਦਾਰੁ ਨ ਆਵੈ ਨੇੜੇ ॥੪॥
تّرِسنا اگنِ پّربھِ آپ بُجھائی --	----	ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥

نانک اُدھرے پّربھ سرݨائی --55--1--5--	----	ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
دھناسری مہلا[1] 5 -- | محلا[1]-	----	ਧਨਾਸਰੀ ਮਹਲਾ ੫ ॥
ترِپت بھئی سچُ بھوجنُ کھائیا --	----	ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥
منِ تنِ رسنا نامُ دھِیائیا --1--	----	ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥
جِیونا ہرِ جِیونا --	----	ਜੀਵਨਾ ਹਰਿ ਜੀਵਨਾ ॥
جِیونُ ہرِ جپِ سادھسنّگِ --1-- رہاءُ --	----	ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥
انِک پّرکاری بسترّ اوڈھائے --	----	ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥
اندِنُ کیِرتنُ ہرِ گُن گائے --2--	----	ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥
ہستی رتھ اسُ اسواری --	----	ਹਸਤੀ ਰਥ ਅਸੁ ਅਸਵਾਰੀ ॥
ہرِ کا مارگُ رِدےَ نِہاری --3--	----	ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥
من تن انّترِ چرن دھِیائِیا --	----	ਮਨ ਤਨ ਅੰਤਰਿ ਚਰਨ ਧਿਆਇਆ ॥
ہرِ سُکھ نِدھان نانک داسِ پائِیا --56--2--4--	----	ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥
دھناسری مہلا[1] 5 -- | محلا[1]-	----	ਧਨਾਸਰੀ ਮਹਲਾ ੫ ॥
گُر کے چرن جیء کا نِستارا --	----	ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥
سمُنّدُ ساگرُ جِنِ کھِن مہِ تارا --1-- رہاءُ --	----	ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥

کوئی ہویا کرّم رتُ کوئی تیِرتھ نائِیا ـ ـ	----	ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥
داسِینّ[1] ہرِ کا نامُ دھِیائِیا ـ ـ 1 ـ ـ | [1]داسِینّ ـ	----	ਦਾਸੀਂ ਹਰਿ ਕਾ ਨਾਮੁ ਧਿਆਇਆ ॥੧॥
بنّدھن کاٹنہارُ سُیامی ـ ـ	----	ਬੰਧਨ ਕਾਟਨਹਾਰੁ ਸੁਆਮੀ ॥
جن نانکُ سِمرےَ انّترجامی ـ ـ 2 ـ ـ 3 ـ ـ 57 ـ ـ	----	ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥
دھناسری مہلا[1] 5 ـ ـ | [1]محلا ـ	----	ਧਨਾਸਰੀ ਮਹਲਾ ੫ ॥
کتےَ پرّکارِ ن تُوٹءُ پرّیِتِ ـ ـ	----	ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥
داس تیرے کی نِرمل رِیتِ ـ ـ 1 ـ ـ رہاءُ ـ ـ	----	ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥
جیء پرّان من دھن تےپِیارا ـ ـ	----	ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥
ہئُمےَ بنّدھُ ہرِ دیوݨہارا ـ ـ 1 ـ ـ	----	ਹਉਮੈ ਬੰਧੁ ਹਰਿ ਦੇਵਣਹਾਰਾ ॥੧॥
چرن کمل سِءُ لاگءُ نیہُ ـ ـ	----	ਚਰਨ ਕਮਲ ਸਿਉ ਲਾਗਉ ਨੇਹੁ ॥
نانک کی بینّنتی ایہ ـ ـ 2 ـ ـ 4 ـ ـ 58 ـ ـ	----	ਨਾਨਕ ਕੀ ਬੇਨੰਤੀ ਏਹ ॥੨॥੪॥੫੮॥
ੴ ستِگُر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
دھناسری مہلا[1] 9 ـ ـ | [1]محلا ـ	----	ਧਨਾਸਰੀ ਮਹਲਾ ੯ ॥
کاہے رے بن کھوجن جائی ـ ـ	----	ਕਾਹੇ ਰੇ ਬਨ ਖੋਜਨ ਜਾਈ ॥
سرب نِواسی سدا الیپا توہی سنّگِ سمائی ـ ـ 1 ـ ـ رہاءُ ـ ـ	----	ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥

پُہپ مدھِ جِءُ باسُ بستُ ہےَ مُکر ماہِ جَیسے چھائی --	----	ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
تَیسے ہی ہرِ بسے نِرنّترِ گھٹ ہی کھوجہُ بھائی --1--	----	ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
باہرِ بھِیترِ ایکو جانہُ اِہُ گُرگِیانُ بتائی --	----	ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
جن نانک بِنُ آپا چینےَ مٹےَ ن بھ٘رم کی کائی --2--1--	----	ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
دھناسری مہلا[1] 9 -- | [1]محلا-	----	ਧਨਾਸਰੀ ਮਹਲਾ ੯ ॥
سادھو اِہُ جگُ بھرم بھُلانا --	----	ਸਾਧੋ ਇਹੁ ਜਗੁ ਭਰਮ ਭੁਲਾਨਾ ॥
رام نام کا سِمرنُ چھوڈِیا مائِیا ہاتھِ بِکانا --1-- رہاءُ --	----	ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥
مات پِتا بھائی سُت بنِتا تا کےَ رسِ لپٹانا --	----	ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
جوبنُ دھنُ پ٘ربھتا کےَ مد مےَ اہِنِسِ رہےَ دِوانا --1--	----	ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
دِین دئِیال سدا دُکھ بھنّجن تا سِءُ منُ ن لگانا --	Page# [685]	ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥

جن نانک کوٹن مےٰ کِنہُو گرمُکھِ ہوءِ پچھانا --2--2--	----	ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
دھناسری مہلا[1] 9 -- | محلا[1]-	----	ਧਨਾਸਰੀ ਮਹਲਾ ੯ ॥
تہ جوگی کءُ جُگتِ ن جانءُ --	----	ਤਿਹ ਜੋਗੀ ਕਉ ਜੁਗਤਿ ਨ ਜਾਨਉ ॥
لوبھ موہ مائِیا ممتا پھُنِ جِہ گھٹ ماہِ پچھانءُ --1-- رہاءُ --	----	ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
پر نِنّدا اُستتِ نہ جا کےَ کنّچن لوہ سمانو --	----	ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
ہرکھ سوگ تے رہےَ اتیتا جوگی تاہِ بکھانو --1--	----	ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥
چنّچل منُ دہ دِس کءُ دھاوت اچل جاہِ ٹھہرانو --	----	ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
کہُ نانک اِہ بِدھِ کو جو نرُ مُکتِ تاہِ تُم مانو --2--3--	----	ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
دھناسری مہلا[1] 9 -- | محلا[1]-	----	ਧਨਾਸਰੀ ਮਹਲਾ ੯ ॥
اب مےٰ کئُنُ اُپاءُ کرءُ --	----	ਅਬ ਮੈ ਕਉਨੁ ਉਪਾਉ ਕਰਉ ॥
جِہ بِدھِ من کو سنّسا چُوکےَ بھءُ نِدھِ پارِ پرءُ --1-- رہاءُ --	----	ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥

جنمُ پاءِ کچھُ بھلو ن کینو تا تے ادِھک ڈرءُ ـ ـ	----	ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
من بچ کرّم ہرِ گُن نہی گاۓ یہ جیء سوچ دھرءُ ـ ـ 1 ـ ـ	----	ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
گُرمتِ سُنِ کچھُ گِیانُ ن اُپجِءو پسُ جِءُ اُدرُ بھرءُ ـ ـ	----	ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
کہُ نانک پرّبھ بِردُ پچھانءُ تب ہءُ پتت ترءُ ـ 4 ـ ـ 58 ـ ـ 13 ـ ـ 9 ـ ـ 9 ـ ـ 4 ـ ـ 2 ـ ـ ـ ـ 93 ـ	----	ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
دھناسری مہلا[1] 1 گھرُ 2 اسٹپدِیا | [1]محلا ـ	----	ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ੴ ستِگر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
گُرُ ساگرُ رتنی بھرپُورے ـ ـ	----	ਗੁਰੁ ਸਾਗਰੁ ਰਤਨੀ ਭਰਪੂਰੇ ॥
انمرِّتُ سنّت چگہِ نہی دُورے ـ ـ	----	ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥
ہرِ رسُ چوگ چُگہِ پرّبھ بھاوےَ ـ ـ	----	ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥
سرور مہِ ہنّسُ پرّانپتِ پاوےَ ـ ـ 1 ـ ـ	----	ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
کِیا بگُ بپُڑا چھپڑی ناءِ ـ ـ	----	ਕਿਆ ਬਗੁ ਬਪੁੜਾ ਛਪੜੀ ਨਾਇ ॥
کیِچڑِ ڈُوبےَ میَلُ ن جاءِ ـ ـ 1 ـ ـ رہاءُ ـ ـ	----	ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥
رکھِ رکھِ چرن دھرے وِیچاری ـ ـ	----	ਰਖਿ ਰਖਿ ਚਰਨ ਧਰੇ ਵੀਚਾਰੀ ॥

دُبِدھا چھوڑِ بھئے نِرنّکاری --	----	ਦੁਬਿਧਾ ਛੋਡਿ ਭਏ ਨਿਰੰਕਾਰੀ ॥
مُکتِ پدارتھُ ہرِ رس چاکھے --	----	ਮੁਕਤਿ ਪਦਾਰਥੁ ਹਰਿ ਰਸ ਚਾਖੇ ॥
آوݨ جاݨ رہے گُرِ راکھے --2--	----	ਆਵਣ ਜਾਣ ਰਹੇ ਗੁਰਿ ਰਾਖੇ ॥੨॥
سرور ہنّسا چھوڑِ ن جاءِ --	----	ਸਰਵਰ ਹੰਸਾ ਛੋਡਿ ਨ ਜਾਇ ॥
پریم بھگتِ کرِ سہجِ سماءِ --	----	ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥
سرور مہِ ہنّسُ ہنّس مہِ ساگرُ --	----	ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥
اکتھ کتھا گُر بچنی آدرُ --3--	----	ਅਕਥ ਕਥਾ ਗੁਰ ਬਚਨੀ ਆਦਰੁ ॥੩॥
سُنّن منڈل اِکُ جوگی بَیسے --	----	ਸੁੰਨ ਮੰਡਲ ਇਕੁ ਜੋਗੀ ਬੈਸੇ ॥
نارِ ن پُرکھُ کہہُ کوئُو کَیسے --	----	ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥
ترِبھوݨ جوتِ رہے لِو لائی --	----	ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥
سُرِ نر ناتھ سچے سرݨائی --4--	----	ਸੁਰਿ ਨਰ ਨਾਥ ਸਚੇ ਸਰਣਾਈ ॥੪॥
آننّد مُولُ اناتھ ادھاری --	----	ਆਨੰਦ ਮੂਲੁ ਅਨਾਥ ਅਧਾਰੀ ॥
گُرمُکھِ بھگتِ سہجِ بیچاری --	----	ਗੁਰਮੁਖਿ ਭਗਤਿ ਸਹਜਿ ਬੀਚਾਰੀ ॥
بھگتِ وچھل بھےَ کاٹݨہارے --	----	ਭਗਤਿ ਵਛਲ ਭੈ ਕਾਟਣਹਾਰੇ ॥
ہئُمےَ مارِ ملے پگُ دھارے --5--	----	ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥
انِک جتن کرِ کالُ سنّتاۓ --	----	ਅਨਿਕ ਜਤਨ ਕਰਿ ਕਾਲੁ ਸੰਤਾਏ ॥
مرݨُ لِکھاءِ منڈل مہِ آۓ --	----	ਮਰਣੁ ਲਿਖਾਇ ਮੰਡਲ ਮਹਿ ਆਏ ॥
جنمُ پدارتھُ دُبِدھا کھووے --	----	ਜਨਮੁ ਪਦਾਰਥੁ ਦੁਬਿਧਾ ਖੋਵੈ ॥

آپُ ن چِینسِ بھّرمِ بھّرمِ رووے --6--	Page# [686]	ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥
کہتءُ پڑتءُ سُنٹتءُ ایکُ --	----	ਕਹਤਉ ਪੜਤਉ ਸੁਣਤਉ ਏਕ ॥
دھِیرج دھرمُ دھرٹیدھر ٹیکُ --	----	ਧੀਰਜ ਧਰਮੁ ਧਰਣੀਧਰ ਟੇਕ ॥
جتُ ستُ سنّجمُ رِدےَ سماۓ --	----	ਜਤੁ ਸਤੁ ਸੰਜਮੁ ਰਿਦੈ ਸਮਾਏ ॥
چئُتھے پد کءُ جے منُ پتِیاۓ --7--	----	ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥
ساچے نِرمل مَیلُ ن لاگےَ --	----	ਸਾਚੇ ਨਿਰਮਲ ਮੈਲੁ ਨ ਲਾਗੈ ॥
گُر کےَ سبدِ بھرم بھءُ بھاگےَ --	----	ਗੁਰ ਕੈ ਸਬਦਿ ਭਰਮ ਭਉ ਭਾਗੈ ॥
سُورتِ[1] مُورتِ آدِ انُوپُ -- | [1]صُورتِ-	----	ਸੂਰਤਿ ਮੂਰਤਿ ਆਦਿ ਅਨੂਪੁ ॥
نانکُ جاچےَ ساچُ سرُوپُ --8--1--	----	ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
دھناسری مہلا[1] 1 -- | [1]محلا-	----	ਧਨਾਸਰੀ ਮਹਲਾ ੧ ॥
سہجِ ملےَ مِلیا پرواݨُ --	----	ਸਹਜਿ ਮਿਲੈ ਮਿਲਿਆ ਪਰਵਾਣੁ ॥
نا تِسُ مرݨُ ن آوݨُ جاݨُ --	----	ਨਾ ਤਿਸੁ ਮਰਣੁ ਨ ਆਵਣੁ ਜਾਣੁ ॥
ٹھاکُر مہِ داسُ داس مہِ سوءِ --	----	ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥
جہ دیکھا تہ اورُ ن کوءِ --1--	----	ਜਹ ਦੇਖਾ ਤਹ ਅਵਰੁ ਨ ਕੋਇ ॥੧॥
گُرمُکھِ بھگتِ سہج گھرُ پائیئےَ --	----	ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥
بِنُ گُر بھیٹے مرِ آئیئےَ جائیئےَ --1-- رہاءُ --	----	ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥
سو گُرُ کرءُ جِ ساچُ دِڑاوےَ --	----	ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥

اکتھُ کتھاوےَ سبدِ مِلاوےَ --	----	ਅਕਥੁ ਕਥਾਵੈ ਸਬਦਿ ਮਿਲਾਵੈ ॥
ہرِ کے لوگ اور نہی کارا --	----	ਹਰਿ ਕੇ ਲੋਗ ਅਵਰ ਨਹੀ ਕਾਰਾ ॥
ساچءُ ٹھاکرُ ساچُ پِیارا --2--	----	ਸਾਚਉ ਠਾਕੁਰੁ ਸਾਚੁ ਪਿਆਰਾ ॥੨॥
تن مہِ منُویا من مہِ ساچا --	----	ਤਨ ਮਹਿ ਮਨੂਆ ਮਨ ਮਹਿ ਸਾਚਾ ॥
سو ساچا مِلِ ساچے راچا --	----	ਸੋ ਸਾਚਾ ਮਿਲਿ ਸਾਚੇ ਰਾਚਾ ॥
سیوکُ پّربھ کےَ لاگےَ پاءِ --	----	ਸੇਵਕੁ ਪ੍ਰਭ ਕੈ ਲਾਗੈ ਪਾਇ ॥
ستِگرُ پُورا ملےَ مِلاءِ --3--	----	ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥
آپِ دِکھاوےَ آپے دیکھےَ --	----	ਆਪਿ ਦਿਖਾਵੈ ਆਪੇ ਦੇਖੈ ॥
ہٹھِ ن تیجےَ نا بہُ بھیکھےَ --	----	ਹਠਿ ਨ ਪਤੀਜੈ ਨਾ ਬਹੁ ਭੇਖੈ ॥
گھڑِ بھاڈے جِنِ انمّرِتُ پائِیا --	----	ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥
پّریم بھگتِ پّربھِ منُ پتِیائِیا --4--	----	ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥
پڑِ پڑِ بھُولہِ چوٹا کھاہِ --	----	ਪੜਿ ਪੜਿ ਭੂਲਹਿ ਚੋਟਾ ਖਾਹਿ ॥
بہُتُ سِیانپ آوہِ جاہِ --	----	ਬਹੁਤੁ ਸਿਆਣਪ ਆਵਹਿ ਜਾਹਿ ॥
نامُ جپےَ بھءُ بھوجنُ کھاءِ --	----	ਨਾਮੁ ਜਪੈ ਭਉ ਭੋਜਨੁ ਖਾਇ ॥
گُرمُکھِ سیوک رہے سماءِ --5--	----	ਗੁਰਮੁਖਿ ਸੇਵਕ ਰਹੇ ਸਮਾਇ ॥੫॥
پُوجِ سِلا تِیرتھ بن واسا --	----	ਪੂਜਿ ਸਿਲਾ ਤੀਰਥ ਬਨ ਵਾਸਾ ॥
بھرمت ڈولت بھئے اُداسا --	----	ਭਰਮਤ ਡੋਲਤ ਭਏ ਉਦਾਸਾ ॥
منِ مَیلےَ سُوچا کِءُ ہوءِ --	----	ਮਨਿ ਮੈਲੈ ਸੂਚਾ ਕਿਉ ਹੋਇ ॥
ساچِ ملےَ پاوےَ پتِ سوءِ --6--	----	ਸਾਚਿ ਮਿਲੈ ਪਾਵੈ ਪਤਿ ਸੋਇ ॥੬॥

آچارا وِیچارُ سرِیرِ --	----	ਆਚਾਰਾ ਵੀਚਾਰੁ ਸਰੀਰਿ ॥
آدِ جُگادِ سہجِ منُ دھِیرِ --	----	ਆਦਿ ਜੁਗਾਦਿ ਸਹਜਿ ਮਨੁ ਧੀਰਿ ॥
پل پنّکج مہِ کوٹِ اُدھارے --	----	ਪਲ ਪੰਕਜ ਮਹਿ ਕੋਟਿ ਉਧਾਰੇ ॥
کرِ کرِپا گرُ میلِ پیارے --7--	----	ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥
کِسُ آگےَ پرّبھ تُدھُ سالاہی[1] -- | [1]سالاحی-	----	ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥
تُدھُ بِنُ دُوجا مےَ کو ناہی --	----	ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥
جِءُ تُدھُ بھاوےَ تِءُ راکھُ رجاءِ[1] -- | [1]رضاءِ-	----	ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥
نانک سہجِ بھاءِ گُݨ گاءِ --8--2--	----	ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥
دھناسری مہل[1] 5 گھرُ 6 اسٹپدی | [1]محل-	----	ਧਨਾਸਰੀ ਮਹਲਾ ੫ ਘਰੁ ੬ ਅਸਟਪਦੀ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
جو جو جُونی آئِئو تِہ تِہ اُرجھائِئو مانُس جنمُ سنّجوگِ پائِیا --	----	ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
تاکی ہےَ اوٹ سادھ راکھہُ دے کرِ ہاتھ کرِ کرِپا میلہُ ہرِ رائِیا --1--	----	ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥
انِک جنم بھرّمِ تھِتِ نہی پائی --	----	ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥
کرءُ سیوا گر لاگءُ چرن گوِنّد جی کا مارگُ دیہُ جی بتائی --1-- رہاءُ --	----	ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥

اِنکؑ اُپاوُ کرءُ ماۓِیا کءُ بچِتِ دھرءُ
میری میری کرت سد ہی وِہاوےَ --

ਅਨਿਕ ਉਪਾਵ ਕਰਉ ਮਾਇਆ ਕਉ
ਬਚਿਤਿ ਧਰਉ
ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥

کوئی اَیسو رے بھیٹےَ سنّتُ میری لاہےَ سگل
چِنّت
ٹھاکُر سِءُ میرا رنّگُ لاوےَ --2--

ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ
ਚਿੰਤ
ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥

Page#
[687]

پڑے رے سگل.بید نہ چوُکے من بھید
اِکُ کھِنُ ن دھِیرہِ میرے گھر کے پنّچا --

ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ
ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥

کوئی اَیسو رے بھگتُ جُ ماۓِیا تے رہتُ
اِکُ انّمرِت نامُ میرےَ رِدےَ سِنّچا
--3--

ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ
ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥

جیتے رے تِیرتھ ناۓ اہنّبُدھِ مَیلُ لاۓ
گھر کو ٹھاکُرُ اِکُ تِلُ ن مانےَ --

ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ
ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥

کدِ پاوءُ سادھسنّگُ ہرِ ہرِ سدا آننّدُ
گِیان انّجنِ میرا منُ اِسنانےَ --4--

ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ
ਆਨੰਦੁ
ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥

سگل اسّرم کینے منُویا نہ تِینے
بِبیکہِین دیہی دھوۓ --

ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ
ਬਿਬੇਕਹੀਨ ਦੇਹੀ ਧੋਏ ॥

کوئی پاۓِئےَ رے پُرکھُ بِدھاتا پاربّرہم کےَ رنّگِ
راتا

ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ
ਕੈ ਰੰਗਿ ਰਾਤਾ
ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥

میرے من کی دُرمتِ ملُ کھوئے --5--		
کرم دھرم جُگتا نِمکھ ن ہیت کرتا گرب گربِ پڑے کہی ن لکھے --	----	ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥
جِسُ بھیٹیۓ سپھل مُورتِ کرے سدا کِیرتِ گُر پرسادِ کوئُو نیترّہُ پیکھے --6--	----	ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥
منہٹھِ جو کماوے تِلُ ن لکھے پاوے بگُل جِءُ دھِیانُ لاوے مائِیا رے دھاری --	----	ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥
کوئی اَیسو رے سُکھ دائی پرّبھ کی کتھا سُنائی تِسُ بھیٹے گتِ ہوءِ ہماری --7--	----	ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥
سُپرّسنّ گوپال راءِ کاٹے رے بنّدھن ماءِ گُر کے سبدِ میرا منُ راتا --	----	ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥
سدا سدا آننّدُ بھیٹِئو نِربھے گوبِنّدُ سُکھ نانک لادھے ہرِ چرن پراتا --8--	----	ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥
سپھل سپھل بھئی سپھل جاترّا --	----	ਸਫਲ ਸਫਲ ਭਈ ਸਫਲ ਜਾਤ੍ਰਾ ॥
آوݨ جاݨ رہے ملے سادھا --1-- رہاءُ دُوجا --1--3--	----	ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥
دھناسری مہلا[1] 1 چھنّت | محلا[1]-	----	ਧਨਾਸਰੀ ਮਹਲਾ ੧ ਛੰਤ

ੴ ستگُر پرَسادِ --	----	ੴ ਸਤਿਗੁਰ ਪ੍ਰਸਾਦਿ ॥
تیرتھِ ناوݨ جاۓ تیرتھُ نامُ ہےَ --	----	ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
تیرتھُ سبد بیچارُ انتَرِ گیانُ ہےَ --	----	ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
گُر گیانُ ساچا تھانُ تیرتھُ دس پُرب سدا دساہرا --	----	ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
ہءُ نامُ ہرِ کا سدا جاچءُ دیہُ پرَبھ دھرݨیدھرا --	----	ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
سنّسارُ روگی نامُ دارُو مَیلُ لاگےَ سچ بِنا --	----	ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
گُر واکُ نِرملُ سدا چانݨُ نِت ساچُ تیرتھُ مجنا --1--	----	ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
ساچِ ن لاگےَ مَیلُ کِیا مل دھوئیۓَ --	----	ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥
گُنھِ ہارُ پروءِ کِس کءُ روئیۓَ --	----	ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥
ویچارِ مارے ترے تارے اُلٹِ جونِ ن آوۓ --	----	ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥

آپِ پارسُ پرم دھِیانی
ساچُ ساچے بھاوئے --

ਆਪਿ ਪਾਰਸੁ ਪਰਮ ਧਿਆਨੀ
ਸਾਚੁ ਸਾਚੇ ਭਾਵਏ ॥

آنَنّدُ اندِنُ ہرکھُ ساچا
دُوکھ کِلوِکھ پرہرے --

ਆਨੰਦੁ ਅਨਦਿਨੁ ਹਰਖੁ ਸਾਚਾ
ਦੂਖ ਕਿਲਵਿਖ ਪਰਹਰੇ ॥

سچُ نامُ پائِیا گُرِ دِکھائِیا
مَیلُ ناہی سچ منے --2--

ਸਚੁ ਨਾਮੁ ਪਾਇਆ ਗੁਰਿ ਦਿਖਾਇਆ
ਮੈਲੁ ਨਾਹੀ ਸਚ ਮਨੇ ॥੨॥

سنّگتِ مِیت مِلاپُ
پُورا ناونْو --

ਸੰਗਤਿ ਮੀਤ ਮਿਲਾਪੁ
ਪੂਰਾ ਨਾਵਣੋ ॥

گاوے گاونْہارُ
سبدِ سُہاونْو --

ਗਾਵੈ ਗਾਵਣਹਾਰੁ
ਸਬਦਿ ਸੁਹਾਵਣੋ ॥

سالاہِ[1] ساچے مَنِ ستِگُرُ
پُنّن دان دئِیا متے -- | [1]سالاحِ-
Page# [688]
ਸਾਲਾਹਿ ਸਾਚੇ ਮੰਨਿ ਸਤਿਗੁਰੁ
ਪੁੰਨ ਦਾਨ ਦਇਆ ਮਤੇ ॥

پِر سنّگِ بھاوے سہجِ ناوے
بینْی ت سنّگمُ ست ستے --

ਪਿਰ ਸੰਗਿ ਭਾਵੈ ਸਹਜਿ ਨਾਵੈ
ਬੇਣੀ ਤ ਸੰਗਮੁ ਸਤ ਸਤੇ ॥

آرادھِ ایکنّکارُ ساچا
نِت دےءِ چڑھے سوائِیا --

ਆਰਾਧਿ ਏਕੰਕਾਰੁ ਸਾਚਾ
ਨਿਤ ਦੇਇ ਚੜੈ ਸਵਾਇਆ ॥

گتِ سنّگِ مِیتا سنّتسنّگتِ
کرِ ندرِ میلِ مِلائِیا --3--

ਗਤਿ ਸੰਗਿ ਮੀਤਾ ਸੰਤਸੰਗਤਿ
ਕਰਿ ਨਦਰਿ ਮੇਲਿ ਮਿਲਾਇਆ ॥੩॥

کہنڑُ کہےَ سبھُ کوءِ کیوڈُ آکھیئےَ ۔۔	----	ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥
ہءُ مُورکھُ نیچُ اجانڑُ سمجھا ساکھیئےَ ۔۔	----	ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥
سچُ گُر کی ساکھی انمّرِت بھاکھی تِتُ منُ مانِیا میرا ۔۔	----	ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥
کُوچُ کرہِ آوہِ بِکھُ لادے سبدِ سچےَ گُرُ میرا ۔۔	----	ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥
آکھنڑِ توٹِ ن بھگتِ بھنّڈاری بھرِپُرِ رہِیا سوئی ۔۔	----	ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥
نانکُ ساچُ کہےَ بینّتی منُ مانْجےَ سچُ سوئی ۔۔4۔۔1۔۔	----	ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥
دھناسری مہلا[1] 1 ۔۔ | [1]محلا۔	----	ਧਨਾਸਰੀ ਮਹਲਾ ੧ ॥
جِیوا تیرے ناءِ منِ آننّدُ ہےَ جیءُ ۔۔	----	ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥
ساچو ساچا ناءُ گُنڑ گووِنّدُ ہےَ جیءُ ۔۔	----	ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥
گُر گِیانُ اپارا سِرجنڑہارا جِنِ سِرجی تِنِ گوئی ۔۔	----	ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥

پروانݨا آئیا ہُکمِ[1] پٹھائیا
پھیرِ ن سکےَ کوئی -- | حکمِ[1]-

ਪਰਵਾਣਾ ਆਇਆ ਹੁਕਮਿ ਪਠਾਇਆ
ਫੇਰਿ ਨ ਸਕੈ ਕੋਈ ॥

آپے کرِ ویکھےَ سِرِ سِرِ لیکھےَ
آپے سُرتِ بُجھائی --

ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ
ਆਪੇ ਸੁਰਤਿ ਬੁਝਾਈ ॥

نانک ساہِبُ[1] اگم اگوچرُ
جیوا سچی نائی --1-- | صاحِبُ[1]-

ਨਾਨਕ ਸਾਹਿਬੁ ਅਗਮ ਅਗੋਚਰੁ
ਜੀਵਾ ਸਚੀ ਨਾਈ ॥੧॥

تُم سرِ اورُ ن کوءِ
آئیا جائِسی جیءُ --

ਤੁਮ ਸਰਿ ਅਵਰੁ ਨ ਕੋਇ
ਆਇਆ ਜਾਇਸੀ ਜੀਉ ॥

ہُکمی[1] ہوءِ نِبیڑُ
بھرمُ چُکائِسی جیءُ -- | حکمی[1]-

ਹੁਕਮੀ ਹੋਇ ਨਿਬੇੜੁ
ਭਰਮੁ ਚੁਕਾਇਸੀ ਜੀਉ ॥

گُرُ بھرمُ چُکائے اکتھُ کہائے
سچ مہِ ساچُ سماݨا --

ਗੁਰੁ ਭਰਮੁ ਚੁਕਾਏ ਅਕਥੁ ਕਹਾਏ
ਸਚ ਮਹਿ ਸਾਚੁ ਸਮਾਣਾ ॥

آپِ اُپائے آپِ سمائے
ہُکمی[1] ہُکمُ[2] پچھاݨا -- | حکمی[1]- حُکمُ[2]-

ਆਪਿ ਉਪਾਏ ਆਪਿ ਸਮਾਏ
ਹੁਕਮੀ ਹੁਕਮੁ ਪਛਾਣਾ ॥

سچی وڈِیائی گُر تے پائی
تُو منِ انّتِ سکھائی --

ਸਚੀ ਵਡਿਆਈ ਗੁਰ ਤੇ ਪਾਈ
ਤੂ ਮਨਿ ਅੰਤਿ ਸਖਾਈ ॥

نانک ساہِبُ[1] اورُ ن دوجا
نامِ تیرے وڈِیائی --2-- | صاحِبُ[1]-

ਨਾਨਕ ਸਾਹਿਬੁ ਅਵਰੁ ਨ ਦੂਜਾ
ਨਾਮਿ ਤੇਰੈ ਵਡਿਆਈ ॥੨॥

تُو سچا سِرجنْہارُ الکھ سِرنّدِیا جی ءُ --	----	ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ ॥
ایکُ ساہِبُ[1] دُءِ راہ واد ودھنّدِیا جی ءُ -- | [1]صاحِبُ۔	----	ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ ॥
دُءِ راہ چلاۓ ہُکمِ[1] سباۓ جنمِ مُیا سنّسارا -- | [1]حُکمِ۔	----	ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥
نام بِنا ناہی کو بیلی بِکھُ لادی سِرِ بھارا --	----	ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥
ہُکمی[1] آئِیا ہُکمُ[2] ن بُوجھےَ ہُکمِ[3] سوارنْہارا -- | [1]حُکمی۔ [2]حُکمُ۔ [3]حُکمِ۔	----	ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥
نانک ساہِبُ[1] سبدِ سِجاپےَ ساچا سِرجنْہارا --3-- | [1]صاحِبُ۔	----	ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥
بھگت سوہہِ دروارِ سبدِ سُہائِیا جی ءُ --	----	ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ ॥
بولہِ انّمرِت بانْڑِ رسن رسائِیا جی ءُ --	----	ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ ॥
رسن رساۓ نامِ تِساۓ گُر کےَ سبدِ وِکاݨے --	----	ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥

پارِس پرسِئے پارسُ ہوئے جا تیرے منِ بھاݨے --	----	ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ ॥
امرا پدُ پائِیا آپُ گوائِیا وِرلا گِیان وِیچاری --	----	ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥
نانک بھگت سوہنِ درِ ساچے ساچے کے واپاری --4--	----	ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥
بھُوکھ پِیاسو آتھِ کِءُ درِ جائِسا جیءُ --	----	ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥
ستِگُر پُوچھءُ جاءِ نامُ دھِیائِسا جیءُ --	----	ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥
سچُ نامُ دھِیائی ساچُ چوائی گُرمُکھِ ساچُ پچھاݨا --	Page# [689]	ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥
دِینا ناتھُ دئِیالُ نِرنّجنُ اندِنُ نامُ وکھاݨا --	----	ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥
کرݨی کار دھُرہُ پھُرمائی[1] آپِ مُیا منُ ماری -- | فُرمائِے[1]-	----	ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥
نانک نامُ مہا رسُ میٹھا تِرسنا نامِ نِواری --5--2--	----	ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥
دھناسری چھنّت مہلا[1] 1 -- | محلا[1]-	----	ਧਨਾਸਰੀ ਛੰਤ ਮਹਲਾ ੧ ॥

پِر سنگِ مُوٹھڑِیے کھبرِ[1] ن پائِیا جیءُ -- | [1]خبرِ-	----	ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥
مستکِ لِکھِڑا لیکھُ پُربِ کمائِیا جیءُ --	----	ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥
لیکھُ ن مِٹئی پُربِ کمائِیا کِیا جاݨا کِیا ہوسی --	----	ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥
گُݨی اچارِ نہی رنگِ راتی اوگُݨ بہِ بہِ روسی --	----	ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥
دھنُ جوبنُ آک کی چھائِیا بِردھِ بھئے دِن پُنّنِیا --	----	ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥
نانک نام بِنا دوہاگݨِ چھُوٹی جھُوٹھِ وِچھُنّنِیا --1--	----	ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥
بُوڈی گھرُ گھالِئو گُر کے بھاءِ چلو --	----	ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥
ساچا نامُ دھِیاءِ پاوہِ سُکھِ مہلو[1] -- | [1]محلو-	----	ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥
ہرِ نامُ دھِیائے تا سُکھُ پائے پیئیئڑے دِن چارے --	----	ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥

نِج گھرِ جاءِ بہے سچُ پاۓ اندِنُ نالِ پِیارے --	----	ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥
وِݨُ بھگتی گھرِ واسُ ن ہووی سُݨِئہُ لوک سباۓ --	----	ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥
نانک سرسی تا پِرُ پاۓ راتی ساچےَ ناۓ --2--	----	ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥
پِرُ دھن بھاوےَ تا پِر بھاوےَ ناری جیءُ --	----	ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥
رنّگِ پ٘رِیتم راتی گُر کےَ سبدِ وِیچاری جیءُ --	----	ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥
گُر سبدِ وِیچاری ناہ پِیاری نِوِ نِوِ بھگتِ کریئی --	----	ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥
مائِیا موہُ جلاۓ پ٘رِیتمُ رس مہِ رنّگُ کریئی --	----	ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥
پ٘ربھ ساچے سیتی رنّگِ رنّگیتی لال بھئی منُ ماری --	----	ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥
نانک ساچِ وسی سوہاگݨِ پِر سِءُ پ٘ریتِ پِیاری --3--	----	ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥

پِر گھرِ سوہےَ نارِ جے پِر بھاوۓ جیءُ ـ ـ	----	ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥
جھُوٹھے وَیݨ چوے کامِ ن آوۓ جیءُ ـ ـ	----	ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥
جھُوٹھُ الاوےَ کامِ ن آوےَ نا پِرُ دیکھےَ نَینٛی ـ ـ	----	ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥
او گُݨیاری کنّتِ وِساری چھُوٹی وِدھݨ رَینٛی ـ ـ	----	ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥
گُر سبدُ ن مانےَ پھاہی پھاتھی سا دھن مہلُ[1] ن پاۓ ـ ـ | [1]محلُ-	----	ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥
نانکؔ آپے آپُ پچھاݨےَ گُرمُکھِ سہجِ سماۓ ـ ـ4ـ ـ	----	ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥
دھن سوہاگݨِ نارِ جِن پِرُ جاݨِیا جیءُ ـ ـ	----	ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥
نام بِنا کُوڑِیارِ کُوڑُ کماݨِیا جیءُ ـ ـ	----	ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥
ہرِ بھگتِ سُہاوی ساچے بھاوی بھاءِ بھگتِ پّربھ راتی ـ ـ	----	ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥

پِرُ رلیِیالا جوبنِ بالا
تِس راوے رنّگِ راتی --

ਪਿਰੁ ਰਲੀਆਲਾ ਜੋਬਨਿ ਬਾਲਾ
ਤਿਸੁ ਰਾਵੇ ਰੰਗਿ ਰਾਤੀ ॥

گُر سبدِ وِگاسی سہُ راواسی
پھلُ پائِیا گُݨکاری --

ਗੁਰ ਸਬਦਿ ਵਿਗਾਸੀ ਸਹੁ ਰਾਵਾਸੀ
ਫਲੁ ਪਾਇਆ ਗੁਣਕਾਰੀ ॥

نانک ساچُ ملےَ وڈِیائی
پِر گھرِ سوہےَ ناری --5--3--

ਨਾਨਕ ਸਾਚੁ ਮਿਲੈ ਵਡਿਆਈ
ਪਿਰ ਘਰਿ ਸੋਹੈ ਨਾਰੀ ॥੫॥੩॥

دھناسری چھنّت مہلا[1] 4 گھرُ 1 | [1]محلا-

ਧਨਾਸਰੀ ਛੰਤ ਮਹਲਾ ੪ ਘਰੁ ੧

ੴ ستِگُر پرسادِ --
Page# [690]
ੴ ਸਤਿਗੁਰ ਪ੍ਰਸਾਦਿ ॥

ہرِ جیءُ کِرِپا کرے
تا نامُ دھیائِیَۓ جیءُ --

ਹਰਿ ਜੀਉ ਕ੍ਰਿਪਾ ਕਰੇ
ਤਾ ਨਾਮੁ ਧਿਆਈਐ ਜੀਉ ॥

ستِگُر ملےَ سُبھاءِ
سہجِ گُݨ گائِیَۓ جیءُ --

ਸਤਿਗੁਰੁ ਮਿਲੈ ਸੁਭਾਇ
ਸਹਜਿ ਗੁਣ ਗਾਈਐ ਜੀਉ ॥

گُݨ گاءِ وِگسے سدا اندِنُ
جا آپِ ساچے بھاوۓ --

ਗੁਣ ਗਾਇ ਵਿਗਸੈ ਸਦਾ ਅਨਦਿਨੁ
ਜਾ ਆਪਿ ਸਾਚੇ ਭਾਵਏ ॥

اہنّکارُ ہئُمےَ تجے مائِیا
سہجِ نامِ سماوۓ --

ਅਹੰਕਾਰੁ ਹਉਮੈ ਤਜੈ ਮਾਇਆ
ਸਹਜਿ ਨਾਮਿ ਸਮਾਵਏ ॥

آپِ کرتا کرے سوئی
آپِ دےءِ ت پائِیۓ --

ਆਪਿ ਕਰਤਾ ਕਰੇ ਸੋਈ
ਆਪਿ ਦੇਇ ਤ ਪਾਈਐ ॥

ہرِ جیءُ کرِپا کرے تا نامُ دھِیائیۓَ جیءُ --1--	----	ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥
انّدرِ ساچا نیہُ پوُرے ستِگُرے جیءُ --	----	ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥
ہءُ تِسُ سیوی دِنُ راتِ مےَ کدے ن وِیسرےَ جیءُ --	----	ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥
کدے ن وِساری اندِنُ سمّھاری جا نامُ لئی تا جِیوا --	----	ਕਦੇ ਨ ਵਿਸਾਰੀ ਅਨਦਿਨੁ ਸਮ੍ਾਰੀ ਜਾ ਨਾਮੁ ਲਈ ਤਾ ਜੀਵਾ ॥
سّروݨی سُݨی ت اِہُ منُ ترِپتےَ گُرمُکھِ انمّرِتُ پِیوا --	----	ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥
ندرِ کرے تا ستِگُرُ میلے اندِنُ بِبیکُ بُدھِ بِچرےَ --	----	ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥
انّدرِ ساچا نیہُ پوُرے ستِگُرے --2--	----	ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
ستسنّگتِ ملےَ وڈبھاگِ تا ہرِ رسُ آوۓ جیءُ --	----	ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥
اندِنُ رہےَ لِو لاءِ ت سہجِ سماوۓ جیءُ --	----	ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥
سہجِ سماوےَ تا ہرِ منِ بھاوے سدا اتِیتُ بیَراگی --	----	ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥

ہلتِ پلتِ سوبھا جگ انّترِ رام نامِ لِو لاگی --	----	ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥
ہرکھ سوگ دُہا تے مُکتا جو پّربھُ کرے سُ بھاوۓ --	----	ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥
ستسنّگتِ ملےَ وڈبھاگِ تا ہرِ رسُ آوۓ جیءُ --3--	----	ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥
دُوجےَ بھاءِ دُکھُ ہوءِ منمُکھ جمِ جوہِیا جیءُ --	----	ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥
ہاءِ ہاءِ کرے دِنُ راتِ مائِیا دُکھِ موہِیا جیءُ --	----	ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥
مائِیا دُکھِ موہِیا ہئُمےَ روہِیا میری میری کرت وِہاوۓ --	----	ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥
جو پّربھُ دےءِ تِسُ چیتےَ ناہی انّتِ گِئِیا پچھُتاوۓ --	----	ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥
بِنُ ناوےَ کو ساتھِ ن چالےَ پُتّر کلتّر مائِیا دھوہِیا --	----	ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥
دُوجےَ بھاءِ دُکھُ ہوءِ منمُکھِ جمِ جوہِیا جیءُ --4--	----	ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥

کرِ کِرپا لیہُ مِلاءِ
مہلُ[1] ہرِ پائِیا جی ءُ -- | [1]محلُ-

ਕਰਿ ਕਿਰਪਾ ਲੇਹੁ ਮਿਲਾਇ
ਮਹਲੁ ਹਰਿ ਪਾਇਆ ਜੀਉ ॥

سدا رہےَ کر جوڑِ
پّربھُ منِ بھائِیا جی ءُ --

ਸਦਾ ਰਹੈ ਕਰ ਜੋੜਿ
ਪ੍ਰਭੁ ਮਨਿ ਭਾਇਆ ਜੀਉ ॥

پّربھُ منِ بھاوےَ تا ہُکمِ[1] سماوےَ
ہُکمُ[2] منّنِ سُکھُ پائِیا -- | [1]حُکمِ- [2]حُکمُ-

ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ
ਹੁਕਮੁ ਮੰਨਿ ਸੁਖੁ ਪਾਇਆ ॥

اندِنُ جپت رہےَ دِنُ راتی
سہجے نامُ دھِیائِیا --

ਅਨਦਿਨੁ ਜਪਤ ਰਹੈ ਦਿਨੁ ਰਾਤੀ
ਸਹਜੇ ਨਾਮੁ ਧਿਆਇਆ ॥

نامو نامُ مِلی وڈِیائی
نانک نامُ منِ بھاوۓ --

ਨਾਮੋ ਨਾਮੁ ਮਿਲੀ ਵਡਿਆਈ
ਨਾਨਕ ਨਾਮੁ ਮਨਿ ਭਾਵਏ ॥

کرِ کِرپا لیہُ مِلاءِ
مہلُ[1] ہرِ پاوۓ جی ءُ --5--1-- |
[1]محلُ-

ਕਰਿ ਕਿਰਪਾ ਲੇਹੁ ਮਿਲਾਇ
ਮਹਲੁ ਹਰਿ ਪਾਵਏ ਜੀਉ ॥੫॥੧॥

دھناسری مہلا[1] 5 چھنّت | [1]محلا-

ਧਨਾਸਰੀ ਮਹਲਾ ੫ ਛੰਤ

ੴ ستِگر پّرسادِ --

Page#
[691]

ੴ ਸਤਿਗੁਰ ਪ੍ਰਸਾਦਿ ॥

ستِگُر دِین دئِیال
جِسُ سنّگِ ہرِ گاوِیۓَ جی ءُ --

ਸਤਿਗੁਰ ਦੀਨ ਦਇਆਲ
ਜਿਸੁ ਸੰਗਿ ਹਰਿ ਗਾਵੀਐ ਜੀਉ ॥

انّمرِتُ ہرِ کا نامُ
سادھسنّگِ راوِیۓَ جی ءُ --

ਅੰਮ੍ਰਿਤੁ ਹਰਿ ਕਾ ਨਾਮੁ
ਸਾਧਸੰਗਿ ਰਾਵੀਐ ਜੀਉ ॥

بھجُ سنّگِ سادھُو اِکُ ارادھُو
جنم مرن دُکھ ناسۓ --
---- ਭਜੁ ਸੰਗਿ ਸਾਧੂ ਇਕੁ ਅਰਾਧੂ
ਜਨਮ ਮਰਨ ਦੁਖ ਨਾਸਏ ॥

دھُرِ کرمُ لِکھِیا ساچُ سِکھِیا
کٹی جم کی پھاسۓ --
---- ਧੁਰਿ ਕਰਮੁ ਲਿਖਿਆ ਸਾਚੁ ਸਿਖਿਆ
ਕਟੀ ਜਮ ਕੀ ਫਾਸਏ ॥

بھےَ بھرم ناٹھے چھُٹی گاٹھے
جم پنّتھِ مُولِ ن آوِیۓَ --
---- ਭੈ ਭਰਮ ਨਾਠੇ ਛੁਟੀ ਗਾਠੇ
ਜਮ ਪੰਥਿ ਮੂਲਿ ਨ ਆਵੀਐ ॥

بِنونّتِ نانک دھارِ کِرپا
سدا ہرِ گُنڑ گاوِیۓَ --1--
---- ਬਿਨਵੰਤਿ ਨਾਨਕ ਧਾਰਿ ਕਿਰਪਾ
ਸਦਾ ਹਰਿ ਗੁਣ ਗਾਵੀਐ ॥੧॥

نِدھرِیا دھر ایکُ
نامُ نِرنّجنو جیءُ --
---- ਨਿਧਰਿਆ ਧਰ ਏਕੁ
ਨਾਮੁ ਨਿਰੰਜਨੋ ਜੀਉ ॥

تُو داتا داتارُ
سرب دُکھ بھنّجنو جیءُ --
---- ਤੂ ਦਾਤਾ ਦਾਤਾਰੁ
ਸਰਬ ਦੁਖ ਭੰਜਨੋ ਜੀਉ ॥

دُکھ ہرت کرتا سُکھ سُیامی
سرنڑِ سادھُو آئِیا --
---- ਦੁਖ ਹਰਤ ਕਰਤਾ ਸੁਖਹ ਸੁਆਮੀ
ਸਰਣਿ ਸਾਧੂ ਆਇਆ ॥

سنّسارُ ساگرُ مہا بِکھڑا
پل ایک ماہِ ترائِیا --
---- ਸੰਸਾਰੁ ਸਾਗਰੁ ਮਹਾ ਬਿਖੜਾ
ਪਲ ਏਕ ਮਾਹਿ ਤਰਾਇਆ ॥

پُورِ رہِیا سرب تھائی
گُرگِیانُ نیتّری انّجنو --
---- ਪੂਰਿ ਰਹਿਆ ਸਰਬ ਥਾਈ
ਗੁਰ ਗਿਆਨੁ ਨੇਤ੍ਰੀ ਅੰਜਨੋ ॥

ਬਿਨਵੰਤਿ ਨਾਨਕ ਸਦਾ ਸਿਮਰੀ
ਸਰਬ ਦੁਖ ਭੈ ਭੰਜਨੋ ॥੨॥

بِنونّتِ نانک سدا سِمری
سرب دُکھ بھےَ بھنّجنو ــ2ــ

ਆਪਿ ਲੀਏ ਲੜਿ ਲਾਇ
ਕਿਰਪਾ ਧਾਰੀਆ ਜੀਉ ॥

آپِ لیئے لڑِ لاءِ
کِرپا دھارِییا جیءُ ــ

ਮੋਹਿ ਨਿਰਗੁਣੁ ਨੀਚੁ ਅਨਾਥੁ
ਪ੍ਰਭ ਅਗਮ ਅਪਾਰੀਆ ਜੀਉ ॥

موہِ نِرگُݨُ نیچُ اناتھُ
پّربھ اگم اپارِییا جیءُ ــ

ਦਇਆਲ ਸਦਾ ਕ੍ਰਿਪਾਲ ਸੁਆਮੀ
ਨੀਚ ਥਾਪਣਹਾਰਿਆ ॥

دئِیال سدا کّرِپال سُیامی
نیچ تھاپݨہارِیا ــ

ਜੀਅ ਜੰਤ ਸਭਿ ਵਸਿ ਤੇਰੈ
ਸਗਲ ਤੇਰੀ ਸਾਰਿਆ ॥

جیء جنّت سبھِ وسِ تیرےَ
سگل تیری سارِیا ــ

ਆਪਿ ਕਰਤਾ ਆਪਿ ਭੁਗਤਾ
ਆਪਿ ਸਗਲ ਬੀਚਾਰੀਆ ॥

آپِ کرتا آپِ بھُگتا
آپِ سگل بیچارِییا ــ

ਬਿਨਵੰਤ ਨਾਨਕ ਗੁਣ ਗਾਇ ਜੀਵਾ
ਹਰਿ ਜਪੁ ਜਪਉ ਬਨਵਾਰੀਆ ॥੩॥

بِنونّت نانک گُݨ گاءِ جِیوا
ہرِ جپُ جپءُ بنوارِییا ــ3ــ

ਤੇਰਾ ਦਰਸੁ ਅਪਾਰੁ
ਨਾਮੁ ਅਮੋਲਈ ਜੀਉ ॥

تیرا درسُ اپارُ
نامُ امولئی جیءُ ــ

ਨਿਤਿ ਜਪਹਿ ਤੇਰੇ ਦਾਸ
ਪੁਰਖ ਅਤੋਲਈ ਜੀਉ ॥

نِتِ جپہِ تیرے داس
پُرکھ اتولئی جیءُ ــ

سنّت رسن وُوٹھا آپِ تُوٹھا ہرِ رسہِ سیئی ماتیا --	----	ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
گُر چرن لاگے مہا بھاگے سدا اندِنُ جاگیا --	----	ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
سد سدا سِمّرتبّ سُیامی ساسِ ساسِ گُنٹ بولئی --	----	ਸਦ ਸਦਾ ਸਿੰਮ੍ਰਿਤਬ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥
بِنونّتِ نانک دھُورِ سادھُو نامُ پرَبھُو امولئی --4--1--	----	ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥
راگُ دھناسری بانٹی بھگت کبیر جی کی	----	ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
ੴ ستِگُر پرَسادِ --	----	ੴ ਸਤਿਗੁਰ ਪ੍ਰਸਾਦਿ ॥
سنک سننّد مہیس سماناں --	----	ਸਨਕ ਸਨੰਦ ਮਹੇਸ ਸਮਾਨਾਂ ॥
سیکھناگِ تیرو مرمُ ن جاناں --1--	----	ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
سنّتسنّگتِ رامُ رِدےَ بسائی --1-- رہاءُ --	----	ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
ہنُومان سرِ گرُڑ سماناں --	----	ਹਨੂਮਾਨ ਸਰਿ ਗਰੁੜ ਸਮਾਨਾਂ ॥
سُرپتِ نرپتِ نہی گُن جاناں --2--	----	ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
چارِ بید ارُ سِمّرِتِ پُراناں --	----	ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
کملاپتِ کولا نہی جاناں --3--	----	ਕਮਲਾਪਤਿ ਕਵਲਾ ਨਹੀ ਜਾਨਾਂ ॥੩॥
کہِ کبیر سو بھرمےَ ناہی --	----	ਕਹਿ ਕਬੀਰ ਸੋ ਭਰਮੈ ਨਾਹੀ ॥

پگ لگِ رام رہےَ سرناںٔہی --4--1--	----	ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
دِن تے پہر پہر تے گھرِییا آو گھٹےَ تن چھیجے --	----	ਦਿਨ ਤੇ ਪਹਰ ਪਹਰ ਤੇ ਘਰੀਆ ਆਵ ਘਟੈ ਤਨੁ ਛੀਜੈ ॥
کالُ اہیری پھرے بدھِک جِءُ کہہُ کون بِدھِ کیجے --1--	Page# [692]	ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥
سو دِنُ آون لاگا --	----	ਸੋ ਦਿਨੁ ਆਵਨ ਲਾਗਾ ॥
مات پِتا بھائی سُت بنِتا کہہُ کوئُو ہےَ کا کا --1-- رہاءُ --	----	ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥
جب لگُ جوتِ کائِیا مہِ برتےَ آپا پسُو ن بُوجھے --	----	ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥
لالچ کرے جِیون پد کارن لوچن کچھُو ن سُوجھے --2--	----	ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥
کہت کبیر سُنہُ رے پ٘رانی چھوڈ٘ہُ من کے بھرما --	----	ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥
کیول نامُ جپہُ رے پ٘رانی پرہُ ایک کی سرناں --3--2--	----	ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥
جو جنُ بھاءُ بھگتِ کچھُ جانےَ تا کءُ اچرجُ کاہو --	----	ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥

جِ ءُ جلُ جل مہِ پَیسِ ن نکسےَ تِ ءُ ڈھرِ مِلِئو جُلاہو --1--	----	ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥
ہرِ کے لوگا مےَ ت ءُ متِ کا بھورا --	----	ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥
ج ءُ تنُ کاسی تجہِ کبِیرا رمئیۓَ کہا نِہورا --1-- رہاءُ --	----	ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥
کہتُ کبِیرُ سُنہُ رے لوئی بھرمِ ن بھُولہُ کوئی --	----	ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
کِیا کاسی کِیا اُوکھرُ مگہرُ رامُ رِدےَ ج ءُ ہوئی --2--3--	----	ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
اِنّدر لوکٔ سِو لوکہِ جَیبو --	----	ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥
اوچھے تپ کرِ باہُرِ اَیبو --1--	----	ਓਛੇ ਤਪ ਕਰਿ ਬਾਹੁਰਿ ਐਬੋ ॥੧॥
کِیا مانْگءُ کِچھُ تھِرُ ناہی --	----	ਕਿਆ ਮਾਂਗਉ ਕਿਛੁ ਥਿਰੁ ਨਾਹੀ ॥
رام نام رکھُ من ماہی --1-- رہاءُ --	----	ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥
سوبھا راج بِبھےَ بڈِیائی --	----	ਸੋਭਾ ਰਾਜ ਬਿਭੈ ਬਡਿਆਈ ॥
انّتِ ن کاہُو سنّگ سہائی --2--	----	ਅੰਤਿ ਨ ਕਾਹੂ ਸੰਗ ਸਹਾਈ ॥੨॥
پُتّر کلتّر لچھمی مائِیا --	----	ਪੁਤ੍ਰ ਕਲਤ੍ਰ ਲਛਮੀ ਮਾਇਆ ॥
اِن تے کہُ کونےَ سُکھُ پائِیا --3--	----	ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥
کہت کبِیر اور نہی کاما --	----	ਕਹਤ ਕਬੀਰ ਅਵਰ ਨਹੀ ਕਾਮਾ ॥

ہمرے من دھن رام کو ناما --4--4--	----	ਹਮਰੇ ਮਨ ਧਨ ਰਾਮ ਕੋ ਨਾਮਾ ॥੪॥੪॥
رام سِمرِ رام سِمرِ رام سِمرِ بھائی --	----	ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥
رام نام سِمرن بِنُ بُوڈتے ادھِکائی --1-- رہاءُ --	----	ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥
بِنِتا سُت دیہ گرّیہ سنّپتِ سُکھدائی --	----	ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥
اِنہ مے کچھُ ناہِ تیرو کال اودھ آئی --1--	----	ਇਨ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥
اجامل گج گنِکا پتت کرم کینے --	----	ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥
تیئو اُترِ پارِ پرے رام نام لینے --2--	----	ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥
سُوکر کُوکر جونِ بھرّمے تئُو لاج ن آئی --	----	ਸੂਕਰ ਕੂਕਰ ਜੋਨਿ ਭ੍ਰਮੇ ਤਉ ਲਾਜ ਨ ਆਈ ॥
رام نام چھاڈِ انمّرِت کاہے بِکھُ کھائی --3--	----	ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥
تج بھرم کرم بدِھ نِکھیدھ رام نامُ لیہی --	----	ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥

گُر پّرسادِ جن کبِیر رامُ کرِ سنیہی --4--5--	----	ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥
دھناسری بانْی بھگت نامدیو جی کی	----	ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
گہری کرِ کےَ نیو کھُدائی[1] اُوپرِ منّڈپ چھاۓ -- | [1]کھُدائِی-	----	ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥
مارکنّڈے تے کو ادھِکائی جِن ترِنْ دھرِ مُونّڈ بلاۓ --1--	----	ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
ہمرو کرتا رامُ سنیہی --	----	ਹਮਰੋ ਕਰਤਾ ਰਾਮੁ ਸਨੇਹੀ ॥
کاہے رے نر گربُ کرت ہہُ بِنسِ جاءِ جھُوٹھی دیہی --1-- رہاءُ --	----	ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
میری میری کَیرءُ کرتے دُرجودھن سے بھائی --	----	ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥
بارہ جوجن چھترُ چلےَ تھا دیہی گِرجھ ن کھائی --2--	Page# [693]	ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝ ਨ ਖਾਈ ॥੨॥
سرب سوئِن[1] کی لنّکا ہوتی راون سے ادھِکائی -- | [1]سوئِن-	----	ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥
کہا بھئِو درِ بانْدھے ہاتھی کھِن مہِ بھئی پرائی --3--	----	ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

دُرباسا سِءُ کرت ٹھگئُری جادو اے پھل پائے --	----	ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥
کِرپا کری جن اپُنے اُوپر نامدےءُ ہرِ گُن گائے --4--1--	----	ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥
دس بَیراگنِ موہِ بسِ کینْہی پنّچہُ کا مِٹ ناوءُ --	----	ਦਸ ਬੈਰਾਗਨਿ ਮੋਹਿ ਬਸਿ ਕੀਨ੍ਹੀ ਪੰਚਹੁ ਕਾ ਮਿਟ ਨਾਵਉ ॥
سترِ دوءِ بھرے انمّرِت سرِ بِکھُ کءُ مارِ کڈھاوءُ --1--	----	ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥
پاچھے بَہُرِ ن آونُ پاوءُ --	----	ਪਾਛੈ ਬਹੁਰਿ ਨ ਆਵਨੁ ਪਾਵਉ ॥
انمّرِت بانْی گھٹ تے اُچرءُ آتم کءُ سمجھاوءُ --1-- رہاءُ --	----	ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥
بجر کُٹھارُ موہِ ہے چھینا کرِ مِنّنتِ لگِ پاوءُ --	----	ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥
سنّتن کے ہم اُلٹے سیوک بھگتن تے ڈرپاوءُ --2--	----	ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥
اِہ سنّسار تے تب ہی چھُوٹءُ جءُ مائِیا نہ لپٹاوءُ --	----	ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥
مائِیا نامُ گربھ جونِ کا تِہ تجِ درسنُ پاوءُ --3--	----	ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥

اِتُ کرِ بھگتِ کرہِ جو جن تِن بھءُ سگل چُکائیۓ --	----	ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥
کہت نامدےءُ باہرِ کیا بھرمہُ اِہ سنّجم ہرِ پائیۓ --4--2--	----	ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥
مارواڑِ جَیسے نِیرُ بالہا بیلِ بالہا کرہلا --	----	ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥
جِءُ کُرنّک نِسِ نادُ بالہا تِءُ میرےَ منِ رامئِیا --1--	----	ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥
تیرا نامُ رُوڑو رُوپُ رُوڑو اتِ رنّگ رُوڑو میرو رامئِیا --1-- رہاءُ --	----	ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥
جِءُ دھرنْی کءُ اِنّدرُ بالہا کُسم باسُ جَیسے بھورلا --	----	ਜਿਉ ਧਰਣੀ ਕਉ ਇੰਦ੍ਰ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥
جِءُ کوکِل کءُ انّبُ بالہا تِءُ میرےَ منِ رامئِیا --2--	----	ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥
چکوی کءُ جَیسے سُورُ بالہا مان سرووَر ہنّسُلا --	----	ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥
جِءُ ترُنْی کءُ کنّتُ بالہا تِءُ میرےَ منِ رامئِیا --3--	----	ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

بارِک کٔءُ جَیسے کھِیرُ بالہا چاترِک مُکھ جَیسے جلدھرا ۔۔	----	ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥
مچھُلی کٔءُ جَیسے نِیرُ بالہا تِءُ میرے مَنِ رامئِیا ۔۔4۔۔	----	ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥
سادھِک سِدھ سگل مُنِ چاہہِ بِرلے کاہُو ڈِیٹھُلا ۔۔	----	ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥
سگل بھونٛ تیرو نامُ بالہا تِءُ نامے منِ بِیٹھُلا ۔۔5۔۔3۔۔	----	ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥
پہِل پُرِیۓ پُنّڈرک ونا ۔۔	----	ਪਹਿਲ ਪੁਰੀਏ ਪੁੰਡਰਕ ਵਨਾ ॥
تا چے ہنّسا سگلے جناں ۔۔	----	ਤਾ ਚੇ ਹੰਸਾ ਸਗਲੇ ਜਨਾਂ ॥
کِرسنا تے جانئُو ہرِ ہرِ ناچنّتی ناچنا ۔۔1۔۔	----	ਕ੍ਰਿਸ੍ਨਾ ਤੇ ਜਾਨਉ ਹਰਿ ਹਰਿ ਨਾਚੰਤੀ ਨਾਚਨਾ ॥੧॥
پہِل پُرسابِرا ۔۔	----	ਪਹਿਲ ਪੁਰਸਾਬਿਰਾ ॥
اتھون پُرسادمرا ۔۔	----	ਅਥੋਨ ਪੁਰਸਾਦਮਰਾ ॥
اسگا اس اُسگا ۔۔	----	ਅਸਗਾ ਅਸ ਉਸਗਾ ॥
ہرِ کا باگرا[1] ناچے پِنّدھی مہِ ساگرا ۔۔1۔۔ رہاءُ ۔۔ |	----	ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

[1]باغرا۔

ناچنّتی گوپی جنّنا ۔۔	----	ਨਾਚੰਤੀ ਗੋਪੀ ਜੰਨਾ ॥
نئِیا تے بَیرے کنّنا ۔۔	----	ਨਈਆ ਤੇ ਬੈਰੇ ਕੰਨਾ ॥

ترکُ ن چا --	----	ਤਰਕੁ ਨ ਚਾ ॥
بھّرمیِیا چا --	----	ਭ੍ਰਮੀਆ ਚਾ ॥
کیسوا بچئُنی ائیِئے مئیِئے ایک آن جیءُ --2--	----	ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
پِنّدھی اُبھکلے سنّسارا --	----	ਪਿੰਧੀ ਉਭਕਲੇ ਸੰਸਾਰਾ ॥
بھّرمِ بھّرمِ آئے تُم چے دُیارا --	Page# [694]	ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
تُو کُنُ رے --	----	ਤੂ ਕੁਨੁ ਰੇ ॥
مےَ جی --	----	ਮੈ ਜੀ ॥
ناما --	----	ਨਾਮਾ ॥
ہو جی --	----	ਹੋ ਜੀ ॥
آلا تے نِوارنا جم کارنا --3--4--	----	ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
پتِت پاون مادھءُ بِردُ تیرا --	----	ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥
دھنِّ تے وَے مُنِ جن جِن دھِیائِئو ہرِ پرّبھُ میرا --1--	----	ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥
میرےَ ماتھےَ لاگی لے دھُورِ گوبِنّد چرنن کی --	----	ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥
سُرِ نر مُنِ جن تِنہُو تے دُورِ --1-- رہاءُ --	----	ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥
دِین کا دئیالُ مادھَو گرب پرہاری --	----	ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥

چرن سرن ناما بلِ تِہاری ــ2ــ5ــ	----	ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
دھناسری بھگت روِداس جی کی	----	ਧਨਾਸਰੀ ਭਗਤ ਰਵਿਦਾਸ ਜੀ ਕੀ
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
ہم سرِ دِینُ دئیالُ ن تُم سرِ اب پتِییارُ کِیا کیِجےَ ــ	----	ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
بچنی توِر مورِ منُ مانےَ جن کءُ پوُرنُ دِیجےَ ــ1ــ	----	ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
ہءُ بلِ بلِ جاءُ رمئِیا کارنے ــ	----	ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
کارن کون ابوِل ــ رہاءُ ــ	----	ਕਾਰਨ ਕਵਨ ਅਬੋਲ ॥ ਰਹਾਉ ॥
بہُت جنم بِچھُرے تھے مادھءُ اِہُ جنمُ تُمّہارے لیکھے ــ	----	ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
کہِ روِداس آس لگِ جِیوءُ چِر بھئِئو درسنُ دیکھے ــ2ــ1ــ	----	ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
چِت سِمرن کرءُ نَین اوِلوکنو سّرون بانی سُجسُ پوُرِ راکھءُ ــ	----	ਚਿਤ ਸਿਮਰਨ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
منُ سُ مدھُکرُ کرءُ چرن ہِردے دھرءُ رسن انمّرِت رام نام بھاکھءُ ــ1ــ	----	ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
میری پّرِیتِ گوبِنّد سِءُ جِنِ گھٹےَ ــ	----	ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥

مے تءُ مولِ مہگی لئی
جیء سٹے --1-- رہاءُ --

ਮੈ ਤਉ ਮੋਲਿ ਮਹਗੀ ਲਈ
ਜੀਅ ਸਟੈ ॥੧॥ ਰਹਾਉ ॥

سادھسنّگتِ بِنا بھاءُ نہی اُوپجے
بھاو بِنُ بھگتِ نہی ہوءِ تیری --

ਸਾਧਸੰਗਤਿ ਬਿਨਾ ਭਾਉ ਨਹੀ ਊਪਜੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥

کہے روِداسُ اِک بینتی ہرِ سِءُ
پَیج راکھہُ راجا رام میری --2--2--

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ
ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

نامُ تیرو آرتی مجنُ مُرارے --

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥

ہرِ کے نام بِنُ
جھوٹھے سگل پاسارے --1-- رہاءُ --

ਹਰਿ ਕੇ ਨਾਮ ਬਿਨੁ
ਝੂਠੇ ਸਗਲ ਪਾਸਾਰੇ ॥੧॥ ਰਹਾਉ ॥

نامُ تیرو آسنو نامُ تیرو اُرسا
نامُ تیرا کیسرو لے چھِٹکارے --

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

نامُ تیرا انّبھُلا نامُ تیرو چنّدنو
گھسِ جپے نامُ لے تُجھہِ کءُ چارے
--1--

ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥

نامُ تیرا دِیوا نامُ تیرو باتی
نامُ تیرو تیلُ لے ماہِ پسارے --

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥

نام تیرے کی جوتِ لگائی
بھئِیو اُجیارو بھون سگلارے --2--

ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ ॥੨॥

نامُ تیرو تاگا نامُ پھُول مالا بھار اٹھارہ سگل جُوٹھارے --	----	ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
تیرو کِیا تُجھہِ کِیا ارپءُ نامُ تیرا تُہی چور ڈھولارے --3--	----	ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
دس اٹھا اٹھسٹھے چارے کھانْی اِہے ورتنِ ہے سگل سنْسارے --	----	ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
کہےَ روِداسُ نامُ تیرو آرتی ستِ نامُ ہےَ ہرِ بھوگ تُہارے --3--4--	----	ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
دھناسری بانْی بھگتاں کی ترِلوچن	----	ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ
ੴ ستگُر پْرسادِ --	Page# [695]	ੴ ਸਤਿਗੁਰ ਪ੍ਰਸਾਦਿ ॥
نارائِنْ نِندّسِ کاءِ بھُولی گواری --	----	ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
دُکرِتُ سُکرِتُ تھارو کرمُ ری --1-- رہاءُ --	----	ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥
سنْکرا مستکِ بستا سُرسری اِسنان رے --	----	ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥
کُل جن مدھے مِلِّیو[1] سارگ پان رے -- | مِ[1]لِّیو-	----	ਕੁਲ ਜਨ ਮਧੇ ਮਿਲੵਿੋ ਸਾਰਗ ਪਾਨ ਰੇ ॥
کرم کرِ کلنْکُ مپھیٹسِ ری --1--	----	ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥

بِسّو کا دِیپکُ سّوامی تا چے رے سُیار تھی پنّکھی راءِ گرُڑ تا چے بادھوا --	----	ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥
کرم کرِ ارُنْ پِنّگلا ری --2--	----	ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥
انِکْ پاتِکْ ہرتا ترّبھونْ ناتھُ ری تِیرتھِ تِیرتھِ بھّرمتا لہےَ ن پارُ ری --	----	ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥
کرم کرِ کپالُ مپھیٹسِ ری --3--	----	ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥
انّمرِت سسیء دھین لچھِمی کلپتر سِکھرِ سُناگر ندی چے ناتھنّ --	----	ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
کرم کرِ کھارُ مپھیٹسِ ری --4--	----	ਕਰਮ ਕਰਿ ਖਾਰੁ ਮਫੀਟਸਿ ਰੀ ॥੪॥
دادھیلے لنّکا گڑھُ اُپاڑِلے راونْ بنْ سلِ بِسلِ آنْ توکھیلے ہری --	----	ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥
کرم کرِ لچھئُٹی مپھیٹسِ ری --5--	----	ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥
پُوربلو کّرِت کرمُ ن مٹےَ ری گھر گیہنِ تا چے موہِ جاپئلے رام چے نامنّ --	----	ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥
بدتِ ترّلوچن رام جی --6--1--	----	ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥
سّری سَینُْ --	----	ਸ੍ਰੀ ਸੈਣੁ ॥
دھُوپ دِیپ گھّرِت ساجِ آرتی --	----	ਧੂਪ ਦੀਪ ਘ੍ਰਿਤ ਸਾਜਿ ਆਰਤੀ ॥
وارنے جاءُ کملاپتی --1--	----	ਵਾਰਨੇ ਜਾਉ ਕਮਲਾ ਪਤੀ ॥੧॥
منّگلا ہرِ منّگلا --	----	ਮੰਗਲਾ ਹਰਿ ਮੰਗਲਾ ॥

نِت منگلُ راجا رام راءِ کو --1-- رہاءُ --	----	ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
اُوتمُ دِیئرا نِرمل باتی --	----	ਊਤਮੁ ਦੀਅਰਾ ਨਿਰਮਲ ਬਾਤੀ ॥
تُہیں نِرنّجن کملا پاتی --2--	----	ਤੁਹੀ ਨਿਰੰਜਨੁ ਕਮਲਾ ਪਾਤੀ ॥੨॥
راما بھگتِ رامانّدُ جانےَ --	----	ਰਾਮਾ ਭਗਤਿ ਰਾਮਾਨੰਦੁ ਜਾਨੈ ॥
پُورن پرمانّدُ بکھانےَ --3--	----	ਪੂਰਨ ਪਰਮਾਨੰਦੁ ਬਖਾਨੈ ॥੩॥
مدن مُورتِ بھےَ تارِ گوبِنّدے --	----	ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
سَینُ بھنےَ بھجُ پرمانّدے --4--2--	----	ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
پیِپا --	----	ਪੀਪਾ ॥
کایءُ دیوا کائِئءُ دیول کائِئءُ جنّگم جاتی --	----	ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
کائِئءُ دھُوپ دِیپ نئیبیدا کائِئءُ پُوجءُ پاتی --1--	----	ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
کائِیا بہُ کھنّڈ کھوجتے نو نِدھِ پائی --	----	ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
نا کِچھُ آئِبو نا کِچھُ جائِبو رام کی دُہائی --1-- رہاءُ --	----	ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
جو برہمنّڈے سوئی پِنّڈے جو کھوجےَ سو پاوےَ --	----	ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥

پیپا پرݨوے پرم تت ہے ستگر ہوء لکھاوے --2--3--	----	ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
دھنّا --	----	ਧੰਨਾ ॥
گوپال تیرا آرتا --	----	ਗੋਪਾਲ ਤੇਰਾ ਆਰਤਾ ॥
جو جن تمری بھگت کرنّتے تن کے کاج سوارتا --1-- رہاء --	----	ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
دال سیدھا ماگء گھیء --	----	ਦਾਲਿ ਸੀਧਾ ਮਾਗਉ ਘੀਉ ॥
ہمرا کھسی[1] کرے نت جیء -- | [1]خشی-	----	ਹਮਰਾ ਖੁਸੀ ਕਰੈ ਨਿਤ ਜੀਉ ॥
پنھیا چھادن نیکا --	----	ਪਨ੍ਹ੍ਹੀਆ ਛਾਦਨੁ ਨੀਕਾ ॥
اناج مگء ست سی کا --1--	----	ਅਨਾਜੁ ਮਗਉ ਸਤ ਸੀ ਕਾ ॥੧॥
گئو بھیس مگء لاویری --	----	ਗਊ ਭੈਸ ਮਗਉ ਲਾਵੇਰੀ ॥
اک تاجن[1] تری چنگّیری -- | [1]تازن-	----	ਇਕ ਤਾਜਨਿ ਤੁਰੀ ਚੰਗੇਰੀ ॥
گھر کی گیہن چنگّی --	----	ਘਰ ਕੀ ਗੀਹਨਿ ਚੰਗੀ ॥
جن دھنّا لیوے منگّی --2--4--	----	ਜਨੁ ਧੰਨਾ ਲੇਵੈ ਮੰਗੀ ॥੨॥੪॥
جیتسری مہلا[1] 4 گھر 1 چئپدے | [1]محلا-	----	ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ستگر پرساد --	Page# [696]	ੴ ਸਤਿਗੁਰ ਪ੍ਰਸਾਦਿ ॥
میرے ہیئرے رتن نام ہر بسیا گر ہاتھ دھرئو میرے ماتھا --	----	ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥

جنم جنم کے کِلبِکھ دُکھ اُترے گُرِ نامُ دِیئو رِنُ لاتھا ۔۔1۔۔	----	ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
میرے من بھجُ رام نامُ سبھِ ارتھا ۔۔	----	ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
گُرِ پُورےَ ہرِ نامُ دِرڑائِیا بِنُ ناوےَ جِیونُ بِرتھا ۔۔ رہاءُ ۔۔	----	ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
بِنُ گُر مُوڑ بھۓ ہےَ منمُکھ تے موہ مائِیا نِت پھاتھا ۔۔	----	ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
تِن سادھُو چرݨ ن سیوے کبہُو تِن سبھُ جنمُ اکاتھا ۔۔2۔۔	----	ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
جِن سادھُو چرݨ سادھ پگ سیوے تِن سپھلِئو جنمُ سناتھا ۔۔	----	ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
مو کءُ کیجےَ داسُ داس داسن کو ہرِ دئِیا دھارِ جگنّناتھا ۔۔3۔۔	----	ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
ہم انّدھُلے گِیانہِین اگِیانی کِءُ چالہ مارگِ پنّتھا ۔۔	----	ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥
ہم انّدھُلے کءُ گُر انّچلُ دِیجےَ جن نانک چلہ مِلنّتھا ۔۔4۔۔1۔۔	----	ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
جَیتسری مہلا[1] 4 ۔۔ | [1]محلا۔	----	ਜੈਤਸਰੀ ਮਹਲਾ ੪ ॥

ہِیرا لالُ امولکُ ہےَ بھاری بِنُ گاہک مِیکا کاکھا --	----	ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
رتن گاہکُ گرُ سادھو دیکھِئو تب رتنُ بِکانو لاکھا --1--	----	ਰਤਨ ਗਾਹਕੁ ਗੁਰੁ ਸਾਧੁ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
میرےَ منِ گُپت ہِیرُ ہرِ راکھا --	----	ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
دِین دئِیالِ مِلائِئو گرُ سادھُو گرِ مِلےٕ ہیرُ پراکھا -- رہاءُ --	----	ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
منمُکھ کوٹھی اگیانُ اندھیرا تِن گھرِ رتنُ ن لاکھا --	----	ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
تے اُوجھڑِ بھرمِ مُۓ گاواری مائِیا بھُئنگ بِکھُ چاکھا --2--	----	ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
ہرِ ہرِ سادھ میلہُ جن نیِکے ہرِ سادھُو سرنِ ہم راکھا --	----	ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
ہرِ انّگیکارُ کرہُ پّربھ سُیامی ہم پرے بھاگِ تُم پاکھا --3--	----	ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
جِہوا کِیا گُنْ آکھِ وکھانْہ تُم وڈ اگم وڈ پُرکھا --	----	ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
جن نانک ہرِ کِرپا دھاری پاکھانْ ڈُبت ہرِ راکھا --4--2--	----	ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥

جَیتسری م: 4 --	----	ਜੈਤਸਰੀ ਮਃ ੪ ॥
ہم بارِک کچھُوء ن جانہ گتِ مِتِ تیرے مُورکھ مُگدھ اِیانا --	Page# [697]	ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
ہرِ کرِپا دھارِ دِیجےَ متِ اُوتم کرِ لیجےَ مُگدھُ سِیانا --1--	----	ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
میرا منُ آلسِیا اُگھلانا --	----	ਮੇਰਾ ਮਨੁ ਆਲਸੀਆ ਉਘਲਾਨਾ ॥
ہرِ ہرِ آنِ مِلائِئو گرُ سادھُو مِلِ سادھُو کپٹ کھُلانا -- رہاءُ --	----	ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
گُر کھِنُ کھِنُ پرِّیتِ لگاوہُ میرےَ ہِیئرےَ میرے پرِّیتم نامُ پرانا --	----	ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
بِنُ ناوےَ مرِ جائِئےَ میرے ٹھاکر جِءُ املی املِ لُبھانا --2--	----	ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
جِن منِ پرِّیتِ لگی ہرِ کیری تِن دھُرِ بھاگ پُرانا --	----	ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
تِن ہم چرنڑ سریوہ کھِنُ کھِنُ جِن ہرِ مِیٹھ لگانا --3--	----	ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
ہرِ ہرِ کرِّپا دھاری میرےَ ٹھاکرِ جنُ بِچھُرِیا چِری مِلانا --	----	ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥

دھنُ دھنُ ستِگُرُ جِنِ نامُ دِرڑائِیا	----	ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ
جنُ نانکُ تِسُ کُربانا[1] ۔۔4۔۔3۔۔ |		ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥

[1] قُربانا۔

جَیتسری مہلا[1] 4 ۔۔ | [1] محلا۔	----	ਜੈਤਸਰੀ ਮਹਲਾ ੪ ॥
ستِگُرُ ساجنُ پُرکھُ وڈ پائِیا	----	ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ
ہرِ رسکِ رسکِ پھل لاگِبا ۔۔		ਹਰਿ ਰਸਕਿ ਰਸਕਿ ਫਲ ਲਾਗਿਬਾ ॥
مائِیا بھُئِنّگ گرسِئو ہے پرّانْی	----	ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ
گُر بچنی بِسُ ہرِ کاڈھِبا ۔۔1۔۔		ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥
میرا منُ رام نام رسِ لاگِبا ۔۔	----	ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥
ہرِ کیِئے پتِت پوِترّ مِلِ سادھ گُر	----	ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ
ہرِ نامےَ ہرِ رسُ چاکھِبا ۔۔ رہاءُ ۔۔		ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥
دھنُ دھنُ وڈبھاگ مِلِئو گُرُ سادھُو	----	ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ
مِلِ سادھُو لِو اُنمنِ لاگِبا ۔۔		ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥
ترِسنا اگنِ بُجھی سانْتِ پائی	----	ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ
ہرِ نِرمل نِرمل گُن گائِبا ۔۔2۔۔		ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥
تِن کے بھاگ کھِین دھُرِ پاۓ	----	ਤਿਨ ਕੇ ਭਾਗ ਖੀਨ ਧੁਰਿ ਪਾਏ
جِن ستِگُر درسُ ن پائِبا ۔۔		ਜਿਨ ਸਤਿਗੁਰ ਦਰਸੁ ਨ ਪਾਇਬਾ ॥
تے دُوجےَ بھاءِ پوہِ گرّبھ جونی	----	ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ
سبھُ بِرتھا جنمُ تِن جائِبا ۔۔3۔۔		ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥

ہرِ دیہُ بِمل متِ گُر سادھ پگ سیوہ ہم ہرِ میٹھ لگاِئبا --	----	ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥
جنُ نانکُ رینڑ سادھ پگ ماگےَ ہرِ ہوءِ دئیالُ دِواِئبا --4--4--	----	ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
جَیتسری مہلا[1] 4 -- | [1]محلا-	----	ਜੈਤਸਰੀ ਮਹਲਾ ੪ ॥
جِن ہرِ ہِردےَ نامُ ن بسِئو تِن مات کیجےَ ہرِ بانْجھا --	----	ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
تِن سُنّجی دیہ پھِرہِ بِنُ ناوےَ اوءِ کھپِ کھپِ مُۓ کرانْجھا --1--	----	ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
میرے من جپِ رام نامُ ہرِ ماجھا --	----	ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
ہرِ ہرِ کرِپالِ کرِپا پرّبھِ دھاری گُرِ گِیانُ دِیئو منُ سمجھا -- رہاءُ --	----	ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
ہرِ کیِرتِ کلجُگِ پدُ اُوتمُ ہرِ پائیۓَ ستِگُر ماجھا --	----	ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
ہءُ بلِہاری ستِگُر اپُنے جِنِ گُپتُ نامُ پرگاجھا --2--	----	ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
درسنُ سادھ مِلِئو وڈبھاگی سبھِ کِلبِکھ گۓ گواجھا --	----	ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥

سَتِگُرُ ساہُ پائِیا وڈ داݨا ہرِ کیئے بہُ گُݨ ساجھا ۔۔3۔۔	----	ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
جِن کءُ کِرِپا کری جگجِیونِ ہرِ اُرِ دھارِئو من ماجھا ۔۔	----	ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥
دھرم راءِ درِ کاگد پھارے جن نانک لیکھا سمجھا ۔۔4۔۔5۔۔	Page# [698]	ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥
جَیتسری مہلا[1] 4 ۔۔ | [1]محلا۔	----	ਜੈਤਸਰੀ ਮਹਲਾ ੪ ॥
ستسنّگتِ سادھ پائی وڈبھاگی منُ چلتَو بھِئو ارُوڑا ۔۔	----	ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥
انہت دھُنِ واجہِ نِت واجے ہرِ انّمرِت دھار رسِ لیڑا ۔۔1۔۔	----	ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥
میرے من جپ رام نامُ ہرِ رُوڑا ۔۔	----	ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥
میرےَ منِ تنِ پرِّیتِ لگائی ستِگُرِ ہرِ مِلِئو لاءِ جھپیڑا ۔۔ رہاءُ ۔۔	----	ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥
ساکت بنّدھ بھئے ہےَ مائِیا بِکھُ سنّچہِ لاءِ جکیڑا ۔۔	----	ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥
ہرِ کےَ ارتھِ کھرچِ[1] نہ ساکہِ جمکالُ سہہِ سِرِ پیڑا ۔۔2۔۔ | [1]خرچِ۔	----	ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥

جِن ہرِ ارتھِ سرِیرُ لگائِیا گُر سادھُو بہُ سردھا لاءِ مُکھِ دھُوڑا ـ ـ	----	ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥
ہلتِ پلتِ ہرِ سوبھا پاوہِ ہرِ رنّگُ لگا منِ گُوڑا ـ ـ3ـ ـ	----	ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥
ہرِ ہرِ میلِ میلِ جن سادھُو ہم سادھ جنا کا کِیڑا ـ ـ	----	ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥
جن نانکُ پرِیتِ لگی پگ سادھ گُر مِلِ سادھُو پاکھانُڑ ہرِئو منُ مُوڑا ـ ـ6ـ ـ4ـ ـ	----	ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥
جَیتسری مہلا[1] 4 گھرُ 2 | محلا[1]ـ	----	ਜੈਤਸਰੀ ਮਹਲਾ ੪ ਘਰੁ ੨
ੴ ستِگُر پرسادِ ـ ـ	----	ੴ ਸਤਿਗੁਰ ਪ੍ਰਸਾਦਿ ॥
ہرِ ہرِ سِمرہُ اگم اپارا ـ ـ	----	ਹਰਿ ਹਰਿ ਸਿਮਰਹੁ ਅਗਮ ਅਪਾਰਾ ॥
جِسُ سِمرت دُکھُ مِٹےَ ہمارا ـ ـ	----	ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥
ہرِ ہرِ ستِگُرُ پُرکھُ مِلاوہُ گُرِ مِلِۓَ سُکھُ ہوئی رام ـ ـ1ـ ـ	----	ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥
ہرِ گُنڑ گاوہُ مِیت ہمارے ـ ـ	----	ਹਰਿ ਗੁਣ ਗਾਵਹੁ ਮੀਤ ਹਮਾਰੇ ॥
ہرِ ہرِ نامُ رکھہُ اُر دھارے ـ ـ	----	ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥
ہرِ ہرِ انّمرِت بچن سُنڑاوہُ گُر مِلِۓَ پرگٹُ ہوئی رام ـ ـ2ـ ـ	----	ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥

مدھُسُودن ہرِ مادھو پرّانا ـ ـ	----	ਮਧੁਸੂਦਨ ਹਰਿ ਮਾਧੋ ਪ੍ਰਾਨਾ ॥
میرےَ منِ تنِ انمّرِت مِیٹھ لگانا ـ ـ	----	ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥
ہرِ ہرِ دئِیا کرہُ گرُ میلہُ پُرکھُ نِرنّجنُ سوئی رام ـ ـ3ـ ـ	----	ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥
ہرِ ہرِ نامُ سدا سُکھداتا ـ ـ	----	ਹਰਿ ਹਰਿ ਨਾਮੁ ਸਦਾ ਸੁਖਦਾਤਾ ॥
ہرِ کےَ رنّگِ میرا منُ راتا ـ ـ	----	ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥
ہرِ ہرِ مہا پُرکھُ گرُ میلہُ گرُ نانکؑ نامِ سُکھُ سوئی رام ـ ـ4ـ ـ1ـ ـ7ـ ـ	----	ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਸੋਈ ਰਾਮ ॥੪॥੧॥੭॥
جَیتسرِی م: 4 ـ ـ	----	ਜੈਤਸਰੀ ਮਃ ੪ ॥
ہرِ ہرِ ہرِ ہرِ نامُ جپاہا ـ ـ	----	ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥
گرُمُکھِ نامُ سدا لےَ لاہا ـ ـ	----	ਗੁਰਮੁਖਿ ਨਾਮੁ ਸਦਾ ਲੈ ਲਾਹਾ ॥
ہرِ ہرِ ہرِ ہرِ بھگتِ دِرڑاوہُ ہرِ ہرِ نامُ اوُماہا رام ـ ـ1ـ ـ	----	ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਉਮਾਹਾ ਰਾਮ ॥੧॥
ہرِ ہرِ نامُ دئِیالُ دھِیاہا ـ ـ	----	ਹਰਿ ਹਰਿ ਨਾਮੁ ਦਇਆਲੁ ਧਿਆਹਾ ॥
ہرِ کےَ رنّگِ سدا گُنڑ گاہا ـ ـ	----	ਹਰਿ ਕੈ ਰੰਗਿ ਸਦਾ ਗੁਣ ਗਾਹਾ ॥
ہرِ ہرِ ہرِ جسُ گھومرِ پاوہُ مِلِ ستسنّگِ اوُماہا رام ـ ـ2ـ ـ	----	ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਉਮਾਹਾ ਰਾਮ ॥੨॥
آءُ سکھی ہرِ میلِ مِلاہا ـ ـ	----	ਆਉ ਸਖੀ ਹਰਿ ਮੇਲਿ ਮਿਲਾਹਾ ॥

سُݨ ہرِ کتھا نامُ لے لاہا --	----	ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥
ہرِ ہرِ کرِپا دھارِ گرُ میلہُ گرِ ملِئےَ ہرِ اوُماہا رام --3--	----	ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਉਮਾਹਾ ਰਾਮ ॥੩॥
کرِ کیِرتِ جسُ اگم اتھاہا --	Page# [699]	ਕਰਿ ਕੀਰਤਿ ਜਸੁ ਅਗਮ ਅਥਾਹਾ ॥
کھِنُ کھِنُ رام نامُ گاواہا --	----	ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥
مو کءُ دھارِ کرِپا ملِیئےَ گرُ داتے ہرِ نانک بھگتِ اوُماہا رام --4--2--8--	----	ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਉਮਾਹਾ ਰਾਮ ॥੪॥੨॥੮॥
جیَتسری م: 4 --	----	ਜੈਤਸਰੀ ਮਃ ੪ ॥
رسِ رسِ رامُ رسالُ سلاہا --	----	ਰਸਿ ਰਸਿ ਰਾਮੁ ਰਸਾਲੁ ਸਲਾਹਾ ॥
منُ رام نامِ بھیِنا لے لاہا --	----	ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥
کھِنُ کھِنُ بھگتِ کرہ دِنُ راتی گرمتِ بھگتِ اوُماہا رام --1--	----	ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਉਮਾਹਾ ਰਾਮ ॥੧॥
ہرِ ہرِ گݨ گوِوِند جپاہا --	----	ਹਰਿ ਹਰਿ ਗੁਣ ਗੋਵਿੰਦ ਜਪਾਹਾ ॥
منُ تنُ جیِتِ سبدُ لے لاہا --	----	ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥
گرمتِ پنّچ دوُت وسِ آوہِ منِ تنِ ہرِ اوماہا رام --2--	----	ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥
نامُ رتنُ ہرِ نامُ جپاہا --	----	ਨਾਮੁ ਰਤਨੁ ਹਰਿ ਨਾਮੁ ਜਪਾਹਾ ॥
ہرِ گݨ گاءِ سدا لے لاہا --	----	ਹਰਿ ਗੁਣ ਗਾਇ ਸਦਾ ਲੈ ਲਾਹਾ ॥

دِین دئِیال کّرِپا کرِ مادھو ہرِ ہرِ نامُ اوُماہا رام ـ ـ3ـ ـ	----	ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਉਮਾਹਾ ਰਾਮ ॥੩॥
جپِ جگدِیسُ جپءُ من ماہا ـ ـ	----	ਜਪਿ ਜਗਦੀਸੁ ਜਪਉ ਮਨ ਮਾਹਾ ॥
ہرِ ہرِ جگنّاتھُ جگِ لاہا ـ ـ	----	ਹਰਿ ਹਰਿ ਜਗੰਨਾਥੁ ਜਗਿ ਲਾਹਾ ॥
دھنُ دھنُ وڈے ٹھاکُر پّربھ میرے جپِ نانک بھگتِ اوماہا رام ـ ـ9ـ ـ3ـ ـ4ـ ـ	----	ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥
جَیتسری مہلا[1] 4 ـ ـ | [1]محلا ـ	----	ਜੈਤਸਰੀ ਮਹਲਾ ੪ ॥
آپے جوگی جُگتِ جُگاہا ـ ـ	----	ਆਪੇ ਜੋਗੀ ਜੁਗਤਿ ਜੁਗਾਹਾ ॥
آپے نِربھءُ تاڑی لاہا ـ ـ	----	ਆਪੇ ਨਿਰਭਉ ਤਾੜੀ ਲਾਹਾ ॥
آپے ہی آپِ آپِ ورتےَ آپے نامِ اوُماہا رام ـ ـ1ـ ـ	----	ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਉਮਾਹਾ ਰਾਮ ॥੧॥
آپے دِیپ لوء دِیپاہا ـ ـ	----	ਆਪੇ ਦੀਪ ਲੋਅ ਦੀਪਾਹਾ ॥
آپے ستِگُرُ سمُنّدُ متھاہا ـ ـ	----	ਆਪੇ ਸਤਿਗੁਰੁ ਸਮੁੰਦੁ ਮਥਾਹਾ ॥
آپے متھِ متھِ تتُ کڈھاۓ جپِ نامُ رتنُ اوُماہا رام ـ ـ2ـ ـ	----	ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਉਮਾਹਾ ਰਾਮ ॥੨॥
سکھی مِلہُ مِلِ گُنّ گاواہا ـ ـ	----	ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥
گُرمُکھِ نامُ جپہُ ہرِ لاہا ـ ـ	----	ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥

ہرِ ہرِ بھگتِ دِرڑی منِ بھائی ہرِ ہرِ نامُ اوُماہا رام ۔۔3۔۔	----	ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਉਮਾਹਾ ਰਾਮ ॥੩॥
آپے وڈ داݨا وڈ ساہا ۔۔	----	ਆਪੇ ਵਡ ਦਾਣਾ ਵਡ ਸਾਹਾ ॥
گُرمُکھِ پوُنّجی نامُ وِساہا ۔۔	----	ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥
ہرِ ہرِ داتِ کرہُ پ٘ربھ بھاوےَ گُݨ نانک نامُ اوُماہا رام ۔۔10۔۔4۔۔4۔۔	----	ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਉਮਾਹਾ ਰਾਮ ॥੪॥੪॥੧੦॥
جَیتسری مہلا[1] 4 ۔۔ | محلا۔[1]	----	ਜੈਤਸਰੀ ਮਹਲਾ ੪ ॥
مِلِ ستسنّگتِ سنّگِ گُراہا ۔۔	----	ਮਿਲਿ ਸਤਸੰਗਤਿ ਸੰਗਿ ਗੁਰਾਹਾ ॥
پوُنّجی نامُ گُرمُکھِ ویساہا ۔۔	----	ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥
ہرِ ہرِ کِرپا دھارِ مدھُسوُدن مِلِ ستسنّگِ اوُماہا رام ۔۔1۔۔	----	ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਉਮਾਹਾ ਰਾਮ ॥੧॥
ہرِ گُݨ باݨی س٘رونِ سُݨاہا ۔۔	----	ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥
کرِ کِرپا ستِگُرو مِلاہا ۔۔	----	ਕਰਿ ਕਿਰਪਾ ਸਤਿਗੁਰੂ ਮਿਲਾਹਾ ॥
گُݨ گاوہ گُݨ بولہ باݨی ہرِ گُݨ جپِ اوُماہا رام ۔۔2۔۔	----	ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਉਮਾਹਾ ਰਾਮ ॥੨॥
سبھِ تیرتھ ورت جگ پُنّن تولاہا[1] ۔۔ | تولاہا۔[1]	----	ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥
ہرِ ہرِ نام ن پجُہِ پجُاہا ۔۔	----	ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥

ہرِ ہرِ اتُلُ تولُ اتِ بھاری
گُرمتِ جپِ اوُماہا رام ۔۔3۔۔

ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ
ਗੁਰਮਤਿ ਜਪਿ ਉਮਾਹਾ ਰਾਮ ॥੩॥

سبھِ کرم دھرم ہرِ نامُ جپاہا ۔۔

ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥

کِلوِکھ مَیلُ پاپ دھوواہا ۔۔

ਕਿਲਵਿਖ ਮੈਲੁ ਪਾਪ ਧੋਵਾਹਾ ॥

دِین دئِیال ہوہُ جن اُوپرِ
دیہُ نانک نامُ اوماہا رام
۔۔4۔۔5۔۔11۔۔

ਦੀਨ ਦਇਆਲ ਹੋਹੁ ਜਨ ਊਪਰਿ
ਦੇਹੁ ਨਾਨਕ ਨਾਮੁ ਓਮਾਹਾ ਰਾਮ
॥੪॥੫॥੧੧॥

جَیتسری مہلا[1] 5 گھرُ 3 | [1]محلا۔

ਜੈਤਸਰੀ ਮਹਲਾ ੫ ਘਰੁ ੩

ੴ ستِگُر پرّسادِ ۔۔

Page#
[700]

ੴ ਸਤਿਗੁਰ ਪ੍ਰਸਾਦਿ ॥

کوئی جانےَ کونُ اِیہا جگِ مِیتُ ۔۔

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥

جِسُ ہوءِ کرِپالُ سوئی بِدھِ بُوجھےَ
تا کی نِرمل رِیتِ ۔۔1۔۔ رہاءُ ۔۔

ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ
ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥

مات پِتا بِنتا سُت بنّدھپ
اِسٹ مِیت ارُ بھائی ۔۔

ਮਾਤ ਪਿਤਾ ਬਨਿਤਾ ਸੁਤ ਬੰਧਪ
ਇਸਟ ਮੀਤ ਅਰੁ ਭਾਈ ॥

پُورب جنم کے ملے سنّجوگی
انّتہِ کو ن سہائی ۔۔1۔۔

ਪੂਰਬ ਜਨਮ ਕੇ ਮਿਲੇ ਸੰਜੋਗੀ
ਅੰਤਹਿ ਕੋ ਨ ਸਹਾਈ ॥੧॥

مُکتِ مال کِنک لال ہِیرا
من رنّجن کی مائِیا ۔۔

ਮੁਕਤਿ ਮਾਲ ਕਨਿਕ ਲਾਲ ਹੀਰਾ
ਮਨ ਰੰਜਨ ਕੀ ਮਾਇਆ ॥

ہا ہا کرم بِہانی اودھِہ
تا مہِ سنْتوکھُ ن پائِیا --2--

ਹਾ ਹਾ ਕਰਮ ਬਿਹਾਨੀ ਅਵਧਹਿ
ਤਾ ਮਹਿ ਸੰਤੋਖੁ ਨ ਪਾਇਆ ॥੨॥

ہستِ رتھ اسّو پون تیج
دھنی بھُومن چترانْگا --

ਹਸਤਿ ਰਥ ਅਸ੍ਵ ਪਵਨ ਤੇਜ
ਧਣੀ ਭੂਮਨ ਚਤੁਰਾਂਗਾ ॥

سنْگِ ن چالِئو اِن مہِ کچھُوئے
اُوٹھِ سِدھائِئو نانْگا --3--

ਸੰਗਿ ਨ ਚਾਲਿਓ ਇਨ ਮਹਿ ਕਛੂਐ
ਊਠਿ ਸਿਧਾਇਓ ਨਾਂਗਾ ॥੩॥

ہرِ کے سنّت پّرِء پّرِیتم پّربھ کے
تا کےَ ہرِ ہرِ گائِیئےَ --

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ
ਤਾ ਕੈ ਹਰਿ ਹਰਿ ਗਾਈਐ ॥

نانک اِیہا سُکھُ آگےَ مُکھ اُوجل
سنْگِ سنْتن کےَ پائِیئےَ --4--1--

ਨਾਨਕ ਈਹਾ ਸੁਖੁ ਆਗੈ ਮੁਖ ਊਜਲ
ਸੰਗਿ ਸੰਤਨ ਕੈ ਪਾਈਐ ॥੪॥੧॥

جَیتسری مہلا[1] 5 گھرُ 3 دُپدے | محلا[1]

ਜੈਤਸਰੀ ਮਹਲਾ ੫ ਘਰੁ ੩ ਦੁਪਦੇ

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

دیہُ سنّدیسرو
کہِیئَءُ پّرِء کہِیئَءُ --

ਦੇਹੁ ਸੰਦੇਸਰੋ
ਕਹੀਅਉ ਪ੍ਰਿਅ ਕਹੀਅਉ ॥

بِسمُ بھئی مےَ بہُ بِدھِ سُنْتے
کہہُ سُہاگنِ سہِیئَءُ --1-- رہاءُ --

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ
ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥

کو کہتو سبھ باہرِ باہرِ
کو کہتو سبھ مہِیئَءُ --

ਕੋ ਕਹਤੋ ਸਭ ਬਾਹਰਿ ਬਾਹਰਿ
ਕੋ ਕਹਤੋ ਸਭ ਮਹੀਅਉ ॥

بَرنُ ن دِسےَ چِہنُ ن لکھیئےَ سُہاگنِ ساتِ بُجھیِئےُ --1--	----	ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝੀਅਉ ॥੧॥
سرب نِواسی گھٹِ گھٹِ واسی لیپُ نہی الپھِیئےُ --	----	ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥
نانکُ کہت سُنہُ رے لوگا سنّت رسن کو بسہِیئےُ --2--1--2--	----	ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
جَیتسری م: 5 --	----	ਜੈਤਸਰੀ ਮਃ ੫ ॥
دھِیرءُ سُنِ دھِیرءُ پّربھ کءُ --1-- رہاءُ --	----	ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥
جیء پّران منُ تنُ سبھُ ارپءُ نِیرءُپیکھِ پّربھ کءُنِیرءُ --1--	----	ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
بیسُمار[1] بیئنّتُ بڈ داتا منہِ گہِیرءُپیکھِ پّربھ کءُ --2-- |	----	ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
[1]بیشُمار۔		
جو چاہءُ سوئی سوئی پاوءُ آسا منسا پُورءُ جپِ پّربھ کءُ --3--	----	ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
گُر پّرسادِ نانک منِ وسِیا دُوکھِ ن کبہُو جھُورءُ بجھِ پّربھ کءُ --3--2--4--	----	ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
جَیتسری مہلا[1] 5 -- | [1]محلا۔	----	ਜੈਤਸਰੀ ਮਹਲਾ ੫ ॥

لوڑِیدڑا ساجنُ میرا --	----	ਲੋੜੀਦੜਾ ਸਾਜਨੁ ਮੇਰਾ ॥
گھرِ گھرِ منّگل گاوہُ نیکے گھٹِ گھٹِ تِسہِ بسیرا --1-- رہاءُ --	----	ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥
سُوکھِ ارادھنُ دُوکھِ ارادھنُ بِسرےَ ن کاہُو بیرا --	----	ਸੁਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥
نامُ جپت کوٹِ سُور اُجارا بِنسےَ بھرمُ انّدھیرا --1--	----	ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥
تھانِ تھننّترِ سبھنی جائی جو دِسے سو تیرا --	----	ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥
سنّتسنّگِ پاوے جو نانک تِس بہُرِ ن ہوئی ہے پھیرا --2--3--4--	----	ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥
جَیتسری مہلا[1] 5 گھرُ 4 دُپدے | محلا[1]-	----	ਜੈਤਸਰੀ ਮਹਲਾ ੫ ਘਰੁ ੪ ਦੁਪਦੇ
ੴ سِتگُر پّرسادِ --	Page# [701]	ੴ ਸਤਿਗੁਰ ਪ੍ਰਸਾਦਿ ॥
اب مےَ سُکھُ پائِئو گُر آگّیِ --	----	ਅਬ ਮੈ ਸੁਖੁ ਪਾਇਓ ਗੁਰ ਆਗ੍ਯਿ ॥
تجی سِیانپ چِنّت وِساری اہنّ چھوڈِئو ہے تیاگّیِ --1-- رہاءُ --	----	ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯਿ ॥੧॥ ਰਹਾਉ ॥
جءُ دیکھءُ تءُ سگل موہِ موہِیءُ تءُ سرنِ پرِئو گُر بھاگِ --	----	ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥

کرِ کرِپا ٹہل ہرِ لائیٔو
تءُ جمِ چھوڑی موری لاگِ --1--

ਕਰਿ ਕਿਰਪਾ ਟਹਲ ਹਰਿ ਲਾਇਓ
ਤਉ ਜਮਿ ਛੋਡੀ ਮੋਰੀ ਲਾਗਿ ॥੧॥

ترِئو ساگرُ پاوک کو
جءُ سنّت بھیٹے وڈ بھاگِ --

ਤਰਿਓ ਸਾਗਰੁ ਪਾਵਕ ਕੋ
ਜਉ ਸੰਤ ਭੇਟੇ ਵਡ ਭਾਗਿ ॥

جن نانک سرب سُکھ پاۓ
مورو ہرِ چرنی چِت لاگِ
--5--1--2--

ਜਨ ਨਾਨਕ ਸਰਬ ਸੁਖ ਪਾਏ
ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥

جَیتسری مہلا[1] 5 -- | [1]محلا

ਜੈਤਸਰੀ ਮਹਲਾ ੫ ॥

من مہِ ستِگُر دھِیانُ دھرا --

ਮਨ ਮਹਿ ਸਤਿਗੁਰ ਧਿਆਨੁ ਧਰਾ ॥

دِرڑہیٔو گیانُ منّترُ ہرِ ناما
پّربھ جیءُ مئِیا کرا --1-- رہاءُ --

ਦ੍ਰਿੜਿਓ ਗਿਆਨੁ ਮੰਤ੍ਰੁ ਹਰਿ ਨਾਮਾ
ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥

کال جال ارُ مہا جنّجالا[1]
چھُٹکے جمہِ ڈرا -- | [1]زنّجالا

ਕਾਲ ਜਾਲ ਅਰੁ ਮਹਾ ਜੰਜਾਲਾ
ਛੁਟਕੇ ਜਮਹਿ ਡਰਾ ॥

آئیٔو دُکھ ہرنْ سرنْ کرُنْاپتِ
گہِیٔو چرنْ آسرا --1--

ਆਇਓ ਦੁਖ ਹਰਣ ਸਰਣ ਕਰੁਣਾਪਤਿ
ਗਹਿਓ ਚਰਣ ਆਸਰਾ ॥੧॥

ناو رُوپ بھئِیٔو سادھسنّگُ
بھو ندھِ پارِ پرا --

ਨਾਵ ਰੂਪ ਭਇਓ ਸਾਧਸੰਗੁ
ਭਵ ਨਿਧਿ ਪਾਰਿ ਪਰਾ ॥

اپِءُ پیٔو گتُ تھِیٔو بھرما
کہُ نانک اجرُ جرا --2--2--6--

ਅਪਿਉ ਪੀਓ ਗਤੁ ਥੀਓ ਭਰਮਾ
ਕਹੁ ਨਾਨਕ ਅਜਰੁ ਜਰਾ ॥੨॥੨॥੬॥

جَیتسری مہلا[1] 5 -- | محلا[1]	ਜੈਤਸਰੀ ਮਹਲਾ ੫ ॥
جا کءُ بھئے گووِنّد سہائی --	ਜਾ ਕਉ ਭਏ ਗੋਵਿੰਦ ਸਹਾਈ ॥
سُوکھ سہج آننّد سگل سِءُ وا کءُ بِیادھِ ن کائی --1-- رہاءُ --	ਸੁਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥
دِیسہِ سبھ سنّگِ رہہِ الیپا نہ وِیاپےَ اُن مائی --	ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥
ایکےَ رنّگِ تت کے بیتے ستِگُر تے بُدھِ پائی --1--	ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥
دئِیا مئِیا کِرپا ٹھاکُر کی سیئی سنّت سُبھائی --	ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥
تِن کےَ سنّگِ نانک نِسترِیۓ جِن رس رس ہرِ گُن گائی --2--3--7--	ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥
جَیتسری مہلا[1] 5 -- | محلا[1]	ਜੈਤਸਰੀ ਮਹਲਾ ੫ ॥
گوبِنّد جیون پرّان دھن رُوپ --	ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
اگیان موہ مگن مہا پرّانی انّدھیارے مہِ دِیپ --1-- رہاءُ --	ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥
سپھل درسنُ تُمرا پربھ پرّیتم چرن کمل آنُوپ --	ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥

اِنکؕ بار کرءُ تِہ بنّدن منہِ چڑہاوءُ دھوُپ ـ ـ1ـ ـ	----	ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥
ہارِ پرِئو تُمّھرے پّربھ دُیارے دّرِڑّہُ کرِ گہی تُمّھاری لُوک ـ ـ	----	ਹਾਰਿ ਪਰਿਓ ਤੁਮ੍ਰੈ ਪ੍ਰਭ ਦੁਆਰੈ ਦ੍ਰਿੜ੍ਹ ਕਰਿ ਗਹੀ ਤੁਮ੍ਹਾਰੀ ਲੂਕ ॥
کاڈھِ لیہُ نانکؕ اُپنے کؕءُ سنّسار پاوکؕ کے کُوپ ـ ـ8ـ ـ4ـ ـ2ـ ـ	----	ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥
جَیتسری مہلا[1] 5 ـ ـ | [1]محلا ـ	----	ਜੈਤਸਰੀ ਮਹਲਾ ੫ ॥
کوئی جنُ ہرِ سِءُ دیوے جورِ ـ ـ	----	ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
چرن گہءُ بکؕءُ سُبھ رسنا دِیجہِ پّران اکورِ ـ ـ1ـ ـ رہاءُ ـ ـ	----	ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
منُ تنُ نِرمل کرت کِیارو ہرِ سنّچے سُدھا سنّجورِ ـ ـ	----	ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
اِیا رس مہِ مگنُ ہوت کِرپا تے مہا بِکھیا تے تورِ ـ ـ1ـ ـ	----	ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥
آئِئو سرنِ دِین دُکھ بھنّجن چِتوءُ تُمّھری اورِ ـ ـ	----	ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਰੀ ਓਰਿ ॥

ابھےَ پدُ دانُ سِمرنُ سُیامی کو
پّربھ نانک بنّدھن چھوڑِ
--9--5--2--

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ
ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥

Page#
[702]

جَیتسری مہلا[1] 5 -- | محلا[1]

ਜੈਤਸਰੀ ਮਹਲਾ ੫ ॥

چاترِک چِتوت برست مینّھ --

ਚਾਤ੍ਰਿਕ ਚਿਤਵਤ ਬਰਸਤ ਮੇਂਹ ॥

کِرپا سِندھُ کرُنا پّربھ دھارہُ
ہرِ پّریم بھگتِ کو نینّھ --1-- رہاءُ --

ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ
ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥

انِک سُوکھ چکوی نہی چاہت
اند پُورن پیکھِ دینّھ --

ਅਨਿਕ ਸੂਖ ਚਕਵੀ ਨਹੀ ਚਾਹਤ
ਅਨਦ ਪੂਰਨ ਪੇਖਿ ਦੇਂਹ ॥

آن اُپاو ن جیوت مینا
بِنُ جل مرنا تینّھ --1--

ਆਨ ਉਪਾਵ ਨ ਜੀਵਤ ਮੀਨਾ
ਬਿਨੁ ਜਲ ਮਰਨਾ ਤੇਂਹ ॥੧॥

ہم اناتھ ناتھ ہرِ سرݨی
اپنی کِرپا کرینّھ --

ਹਮ ਅਨਾਥ ਨਾਥ ਹਰਿ ਸਰਣੀ
ਅਪੁਨੀ ਕ੍ਰਿਪਾ ਕਰੇਂਹ ॥

چرݨ کمل نانکُ آرادھےَ
تِس بِنُ آن ن کینّھ --2--6--10--

ਚਰਣ ਕਮਲ ਨਾਨਕੁ ਆਰਾਧੈ
ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥

جَیتسری مہلا[1] 5 -- | محلا[1]

ਜੈਤਸਰੀ ਮਹਲਾ ੫ ॥

منِ تنِ بسِ رہے میرے پّران --

ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥

کرِ کِرپا سادھو سنّگِ بھیٹے
پُورن پُرکھ سُجان --1-- رہاءُ --

ਕਰਿ ਕਿਰਪਾ ਸਾਧੂ ਸੰਗਿ ਭੇਟੇ
ਪੂਰਨ ਪੁਰਖ ਸੁਜਾਨ ॥੧॥ ਰਹਾਉ ॥

پّریم ٹھگئُری جِن کءُ پائی تِن رسُ پیئءُ بھاری ۔۔	----	ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥
تا کی کیمتِ[1] کہݨُ ن جائی کُدرتِ[2] کون ہمّاری ۔۔1۔۔ | [1]قیمتِ۔ [2]قُدرتِ۔	----	ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਾਰੀ ॥੧॥
لاءِ لئے لڑِ داس جن اپُنے اُدھرے اُدھر نہارے ۔۔	----	ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥
پّربھُ سِمرِ سِمرِ سِمرِ سُکھُ پائِئو نانک سرݨِ دُیارے ۔۔2۔۔7۔۔11۔۔	----	ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥
جَیتسری مہلا[1] 5 ۔۔ | [1]محلا۔	----	ਜੈਤਸਰੀ ਮਹਲਾ ੫ ॥
آئے انِک جنم بھّرمِ سرݨی ۔۔	----	ਆਏ ਅਨਿਕ ਜਨਮ ਭ੍ਰਮਿ ਸਰਣੀ ॥
اُدھرُ دیہ انّدھ کُوپ تے لاوہُ اپُنی چرݨی ۔۔1۔۔ رہاءُ ۔۔	----	ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
گِیانُ دھِیانُ کِچھُ کرمُ ن جانا ناہِن نِرمل کرݨی ۔۔	----	ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
سادھسنّگتِ کےَ انّچلِ لاوہُ بِکھم ندی جاءِ ترݨی ۔۔1۔۔	----	ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
سُکھ سنّپتِ مائِیا رس مِٹھے اِہ نہی من مہِ دھرݨی ۔۔	----	ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥

ہرِ درسن ترِپتِ نانک داس پاوت
ہرِ نام رنگ آبھرنٖی --2--8--12--

ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ
ਹਰਿ ਨਾਮ ਰੰਗ ਆਭਰਣੀ ॥੨॥੮॥੧੨॥

جَیتسری مہلا[1] 5 -- | محلا[1]-

ਜੈਤਸਰੀ ਮਹਲਾ ੫ ॥

ہرِ جن سِمرہُ ہِردے رام --

ਹਰਿ ਜਨ ਸਿਮਰਹੁ ਹਿਰਦੈ ਰਾਮ ॥

ہرِ جن کءُ اپدا نِکٹِ ن آوے
پُورن داس کے کام --1-- رہاءُ --

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ
ਪੂਰਨ ਦਾਸ ਕੇ ਕਾਮ ॥੧॥ ਰਹਾਉ ॥

کوٹِ بِگھن بِنسہِ ہرِ سیوا
نِہچلُ گووِد دھام --

ਕੋਟਿ ਬਿਘਨ ਬਿਨਸਹਿ ਹਰਿ ਸੇਵਾ
ਨਿਹਚਲੁ ਗੋਵਿਦ ਧਾਮ ॥

بھگونّت بھگت کءُ بھءُ کِچھُ ناہی
آدرُ دیوت جام --1--

ਭਗਵੰਤ ਭਗਤ ਕਉ ਭਉ ਕਿਛੁ ਨਾਹੀ
ਆਦਰੁ ਦੇਵਤ ਜਾਮ ॥੧॥

تجِ گوپال آن جو کرنٖی
سوئی سوئی بِنست کھام[1] -- | خام[1]-

ਤਜਿ ਗੋਪਾਲ ਆਨ ਜੋ ਕਰਣੀ
ਸੋਈ ਸੋਈ ਬਿਨਸਤ ਖਾਮ ॥

چرن کمل ہِردے گہُ نانک
سُکھ سمُوہ بِسرام --2--9--13--

ਚਰਨ ਕਮਲ ਹਿਰਦੈ ਗਹੁ ਨਾਨਕ
ਸੁਖ ਸਮੂਹ ਬਿਸਰਾਮ ॥੨॥੯॥੧੩॥

جَیتسری مہلا[1] 9 | محلا[1]-

ਜੈਤਸਰੀ ਮਹਲਾ ੯

ੴ سترِگُر پرسادِ --

ੴ ਸਤਿਗੁਰ ਪ੍ਰਸਾਦਿ ॥

بھُولِئو منُ مائِیا اُرجھائِئو --

ਭੂਲਿਓ ਮਨੁ ਮਾਇਆ ਉਰਝਾਇਓ ॥

جو جو کرم کیِئو لالچ لگِ
تِہ تِہ آپُ بنّدھائِئو --1-- رہاءُ --

ਜੋ ਜੋ ਕਰਮ ਕੀਓ ਲਾਲਚ ਲਗਿ
ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥

سمجھ ن پری بکھےَ رس رچِئو جس ہرِ کو بِسرائِئو --	----	ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥
سنّگِ سُیامی سو جانِئو ناہِن بنُ کھوجن کءُ دھائِئو --1--	----	ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥
رتنُ رامُ گھٹ ہی کے بھیترِ تا کو گِیانُ ن پائِئو --	----	ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
جن نانک بھگونّت بھجن بِنُ بِرتھا جنمُ گوائِئو --2--1--	Page# [703]	ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥
جَیتسری مہلا[1] 9 -- | محلا[1]	----	ਜੈਤਸਰੀ ਮਹਲਾ ੯ ॥
ہرِ جو راکھِ لیہُ پتِ میری --	----	ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
جم کو ترّاس بھئِئو اُر انّترِ سرنِ گہی کِرپا نِدھِ تیری --1-- رہاءُ --	----	ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
مہاپتِت مُگدھ لوبھی پھُنِ کرت پاپ اب ہارا --	----	ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
بھےَ مربے کو بِسرت ناہِن تِہ چِنّتا تنُ جارا --1--	----	ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥
کیِۓ اُپاو مُکتِ کے کارنِ دہ دِس کءُ اُٹھِ دھائِیا --	----	ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥

گھٹ ہی بھیترِ بسے نِرنّجنُ تا کو مرمُ ن پائِیا --2--	----	ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥
ناہِن گُنُ ناہِن کِچھُ جپُ تپُ کئُنُ کرمُ اب کیِجے --	----	ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
نانک ہارِ پرِئو سرناگتِ ابھے دانُ پ٘ربھ دِیجے --3--2--	----	ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
جَیتسری مہلا[1] 9 -- | محلا[1]-	----	ਜੈਤਸਰੀ ਮਹਲਾ ੯ ॥
من رے ساچا گہو بِچارا --	----	ਮਨ ਰੇ ਸਾਚਾ ਗਹੋ ਬਿਚਾਰਾ ॥
رام نام بِنُ مِتھِیا مانو سگرو اِہُ سنّسارا --1-- رہاءُ --	----	ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥
جا کءُ جوگی کھوجت ہارے پائِئو ناہِ تِہ پارا --	----	ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥
سو سُیامی تُم نِکٹِ پچھانو رُوپ ریکھ تے نِیارا --1--	----	ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥
پاون نامُ جگت مے ہرِ کو کبہُو ناہِ سنّبھارا --	----	ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥
نانک سرنِ پرِئو جگ بنّدن راکھہُ بِردُ تُہارا --2--3--	----	ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥
جَیتسری مہلا[1] 5 چھنّت گھرُ 1 | محلا[1]-	----	ਜੈਤਸਰੀ ਮਹਲਾ ੫ ਛੰਤ ਘਰੁ ੧

ੴ سِتگُر پرَسادِ --	----	ੴ ਸਤਿਗੁਰ ਪ੍ਰਸਾਦਿ ॥
سلوکُ --	----	ਸਲੋਕੁ ॥
درسن پیاسی دِنُس راتِ چِتوءُ اندِنُ نیت --	----	ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥
کھولِ کپٹ گرِ میلیا نانک ہرِ سنگ مِیت --1--	----	ਖੋਲ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥
چھنت --	----	ਛੰਤ ॥
سُنِ یار ہمارے سجنڑ اِک کرءُ بینتیا --	----	ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
تِس موہن لال پیارے ہءُ پھرءُ کھوجنتیا --	----	ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
تِس دِس پیارے سِر دھری اُتارے اِک بھوری درسن دِیجے --	----	ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
نَین ہمارے پرِء رنگ رنگارے اِکُ تِلُ بھی نا دھیرِجے --	----	ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
پربھ سِءُ منُ لینا جِءُ جل مینا چاترِک جِوے تسنتیا --	----	ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
جن نانک گرُ پورا پائیا سگلی تِکھا بُجھنتیا --1--	----	ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥

یار وے پِرء سبھے سکھِییا مُو کہی ن جیہِییا ـــ	----	ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥
یار وے ہِک ڈُوہن ہِکِ چاڑےَ ہءُ کِس چِتیہِییا ـــ	----	ਯਾਰ ਵੇ ਹਿਕ ਡੂੰ ਹਿਕਿ ਚਾੜ੍ਹੈ ਹਉ ਕਿਸੁ ਚਿਤੇਹੀਆ ॥
ہِک دُوہن ہِکِ چاڑے انِک پِیارے نِت کردے بھوگ بِلاسا ـــ	----	ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥
تِنا دیکھِ منِ چاءُ اُٹھنّدا ہءُ کدِ پائی گُنٹّاسا ـــ	----	ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥
جِنی مَیڈا لالُ رِیجھائِیا ہءُ تِس آگےَ منُ ڈینْہِییا ـــ	----	ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥
نانکُ کہےَ سُنڑِ بِنءُ سُہاگنڑِ مُو دسِ ڈِکھا پِرُ کیہِییا ـــ2ـــ	----	ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥
یار وے پِرُ آپنڑ بھانٹا کِچھُ نِیسی چھنّدا ـــ	----	ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥
یار وے تےَ راوِیا لالنُ مُو دسِ دسنّدا ـــ	----	ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥
لالنُ تےَ پائِیا آپُ گوائِیا جےَ دھن بھاگ متھانڑے ـــ	Page# [704]	ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥

بانْہ پکڑِ ٹھاکُرِ ہءُ گھِدھی گُنْ اوگُنْ ن پچھانْے ۔۔	----	ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥
گُنْ ہارُ تےَ پائِیا رنّگُ لالُ بنْائِیا تِسُ ہبھو کِچھُ سُہنّدا ۔۔	----	ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥
جن نانک دھنّنِ سُہاگنْ سائی جِسُ سنّگِ بھتارُ وسنّدا ۔۔3۔۔	----	ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥
یار وے نِت سُکھ سُکھیدی سا مےَ پائی ۔۔	----	ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥
ورُ لوڑیدا آئِیا وجی وادھائی ۔۔	----	ਵਰੁ ਲੋੜੀਦਾ ਆਇਆ ਵਜੀ ਵਾਧਾਈ ॥
مہا منّگلُ رہسُ تھِییا پِرُ دئِیالُ سد نو رنّگِییا ۔۔	----	ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥
وڈ بھاگِ پائِیا گُرِ مِلائِیا سادھ کےَ ستسنّگِییا ۔۔	----	ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥
آسا منسا سگل پوُری پ٘رِء انّکِ انّکُ مِلائی ۔۔	----	ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥
بِنونّتِ نانکُ سُکھ سُکھیدی سا مےَ گُر مِلِ پائی ۔۔4۔۔1۔۔	----	ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥
جَیتسری مہلا[1] 5 گھرُ 2 چھنّت | [1]محلا۔	----	ਜੈਤਸਰੀ ਮਹਲਾ ੫ ਘਰੁ ੨ ਛੰਤ

ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
سلوکُ --	----	ਸਲੋਕੁ ॥
اُوچا اگم اپار پرّبھُ کتھنُ ن جاءِ اکتھُ --	----	ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
نانک پرّبھ سرݨاگتی راکھن کءُ سمرتھُ --1--	----	ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥
چھنّتُ --	----	ਛੰਤੁ ॥
جِءُ جانہُ تِءُ راکھُ ہرِ پرّبھ تیرِیا --	----	ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥
کیتے گنءُ اسنّکھ اوگݨ میرِیا --	----	ਕੇਤੇ ਗਨਉ ਅਸੰਖ ਅਵਗਣ ਮੇਰਿਆ ॥
اسنّکھ اوگݨ کھتے[1] پھیرے نِتپرّتِ سد بھُولیئَ --	----	ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥
موہ مگن بِکرال مائِیا تءُ پرّسادی گھُولیئَ --	----	ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥
لُوک کرت بِکار بِکھڑے پرّبھ نیر ہُو تے نیرِیا --	----	ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥
بِنونّتِ نانک دئِیا دھارہُ کاڈھِ بھوجل پھیرِیا --1--	----	ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

[1] خطے

سلوکُ --	----	ਸਲੋਕੁ ॥
نِرتِ ن پوے اسنّکھ گُݨ اُوچا پّربھ کا ناءُ --	----	ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥
نانکُ کی بینںتّیا ملےَ نِتھاوے تھاءُ --2--	----	ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥
چھنّتُ --	----	ਛੰਤੁ ॥
دُوسر ناہی ٹھاءُ کا پہِ جائیئےَ --	----	ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥
آٹھ پہر کر جوڑِ سو پّربھُ دھیائیئےَ --	----	ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥
دھِیاءِ سو پّربھُ سدا اپُنا منہِ چِنّدِیا پائیئےَ --	----	ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥
تجِ مان موہُ وِکارُ دُوجا ایکُ سِءُ لِو لائیئےَ --	----	ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥
ارپِ منُ تنُ پّربھُو آگےَ آپُ سگل مِٹائیئےَ --	----	ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥
بِنونّتِ نانکُ دھارِ کِرپا ساچِ نامِ سمائیئےَ --2--	----	ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥
سلوکُ --	----	ਸਲੋਕੁ ॥

رے من تا کءُ دھِیائیۓ سبھ بِدھِ جا کے ہاتھِ --	----	ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥
رام نام دھنُ سنّچیۓ نانک نبہے ساتھِ --3--	----	ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥
چھنّتُ --	----	ਛੰਤੁ ॥
ساتھِیڑا پرّبھُ ایکُ دُوسر ناہِ کوءِ --	----	ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥
تھان تھنّنترِ آپِ جلِ تھلِ پُور سوءِ --	----	ਥਾਨ ਥੰਨਤਰਿ ਆਪਿ ਜਲਿ ਥਲਿ ਪੂਰ ਸੋਇ ॥
جلِ تھلِ مہِیئلِ پُورِ رہِیا سرب داتا پرّبھُ دھنی --	----	ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥
گوپال گوبِنّد انّتُ ناہی بیئنّت گُݨ تا کے کِیا گنی --	----	ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥
بھجُ سرݨِ سُیامی سُکھ گامی تِسُ بِنا ان ناہِ کوءِ --	----	ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥
بِنونّتِ نانک دئِیا دھارہُ تِسُ پراپتِ نامُ ہوءِ --3--	----	ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥
سلوکُ --	----	ਸਲੋਕੁ ॥

چِتِ جِ چِتوِیا سو مےَ پائِیا --	Page# [705]	ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥
نانکً نامُ دھِیاءِ سُکھ سبائِیا --4--	----	ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥
چھنّتُ --	----	ਛੰਤੁ ॥
اب منُ چھوٹِ گئِیا سادھو سنّگِ ملے --	----	ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥
گُرمُکھِ نامُ لئِیا جوتی جوتِ رلے --	----	ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥
ہرِ نامُ سِمرت مِٹے کِلبِکھ بُجھی تپتِ اگھانِیا --	----	ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥
گہِ بھُجا لینے دئِیا کینے آپنے کرِ مانِیا --	----	ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥
لےَ انّکِ لاۓ ہرِ مِلاۓ جنم مرنا دُکھ جلے --	----	ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥
بِنونّتِ نانکً دئِیا دھاری میلِ لینے اِکً پلے --4--2--	----	ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥
جَیتسری چھنّت م: 5 --	----	ਜੈਤਸਰੀ ਛੰਤ ਮਃ ੫ ॥

پادھانُو سنّسارُ	----	ਪਾਧਾਣੂ ਸੰਸਾਰੁ
گاربِ اٹیا --		ਗਾਰਬਿ ਅਟਿਆ ॥
کرتے پاپ انیک	----	ਕਰਤੇ ਪਾਪ ਅਨੇਕ
مائِیا رنّگ رٹیا --		ਮਾਇਆ ਰੰਗ ਰਟਿਆ ॥
لوبھِ موہِ ابھمانِ بُوڈے	----	ਲੋਭਿ ਮੋਹਿ ਅਭਿਮਾਨਿ ਬੂਡੇ
مرنُ چِیتِ ن آوے --		ਮਰਣੁ ਚੀਤਿ ਨ ਆਵਏ ॥
پُتّر مِتّر بِئُہار بنِتا	----	ਪੁਤ੍ਰ ਮਿਤ੍ਰ ਬਿਉਹਾਰ ਬਨਿਤਾ
ایہ کرت بِہاوے --		ਏਹ ਕਰਤ ਬਿਹਾਵਏ ॥
پُجِ دِوس آئے لِکھے مائے	----	ਪੁਜਿ ਦਿਵਸ ਆਏ ਲਿਖੇ ਮਾਏ
دُکھُ دھرم دُوتہ ڈِٹھیا --		ਦੁਖੁ ਧਰਮ ਦੂਤਹ ਡਿਠਿਆ ॥
کِرت کرم ن مٹے نانک	----	ਕਿਰਤ ਕਰਮ ਨ ਮਿਟੈ ਨਾਨਕ
ہرِ نام دھنُ نہی کھٹیا --1--		ਹਰਿ ਨਾਮ ਧਨੁ ਨਹੀ ਖਟਿਆ ॥੧॥
اُدم کرہِ انیک	----	ਉਦਮ ਕਰਹਿ ਅਨੇਕ
ہرِ نامُ ن گاوہی --		ਹਰਿ ਨਾਮੁ ਨ ਗਾਵਹੀ ॥
بھرمہِ جونِ اسنّکھ	----	ਭਰਮਹਿ ਜੋਨਿ ਅਸੰਖ
مرِ جنمہِ آوہی --		ਮਰਿ ਜਨਮਹਿ ਆਵਹੀ ॥
پسُو پنّکھی سَیل ترور	----	ਪਸੂ ਪੰਖੀ ਸੈਲ ਤਰਵਰ
گنت کچھُو ن آوے --		ਗਣਤ ਕਛੂ ਨ ਆਵਏ ॥

بِیجُ بووِس بھوگ بھوگہِ کِیا اپنا پاوۓ --	----	ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥
رتن جنمُ ہارنّت جُوۓ پ٘ربھُو آپ ن بھاوہی --	----	ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥
بِنونّتِ نانکُ بھرمہِ بھ٘رماۓ کھِنُ ایکُ ٹِکنُ ن پاوہی --2--	----	ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥
جوبنُ گئِیا بِتیِت جرُ مِل بَیٹھِیا --	----	ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥
کر کنّپہِ سِرُ ڈول نَیݨ ن ڈِیٹھِیا --	----	ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥
نہ نَیݨ دِسۓ بِنُ بھجن اِسۓ چھوڑ مائِیا چالِیا --	----	ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥
کہِیا ن مانہِ سِرِ کھاکُ[1] چھانہِ جِن سنّگِ منُ تنُ جالِیا -- | [1]خاکُ-	----	ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥
س٘ریرام رنّگ اپار پُورن نہ نِمکھ من مہِ وُوٹھِیا --	----	ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥
بِنونّتِ نانکُ کوٹِ کاگر بِنس بار ن جھُوٹھِیا --3--	----	ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥

چرن کمل سرناۓ نانکُ آئیا --	----	ਚਰਨ ਕਮਲ ਸਰਣਾਇ ਨਾਨਕੁ ਆਇਆ ॥
دُترُ بھےَ سنّسارُ پّربھِ آپ ترائیا --	----	ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥
مِل سادھسنّگے بھجے سّرِیدھر کرِ انگُ پّربھ جی تارِیا --	----	ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥
ہرِ مانِ لیۓ نام دِیۓ اورُ کچھُ ن بیچارِیا --	----	ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥
گُݨ ندھان اپار ٹھاکُر من لوڑِیدا پائیا --	----	ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥
بِنونّتِ نانکُ سدا ترِپتے ہرِ نامُ بھوجنُ کھائِیا --4--2--3--	----	ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥
جَیتسری مہلا[1] 5 وار سلوکا نالِ | [1]محلا	----	ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سلوک --	----	ਸਲੋਕ ॥
آدِ پُورن مدھِ پُورن انتِ پُورن پریسُرہ --	----	ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥
سِمرنّتِ سنّت سربتّر رمݨّ نانک اگھناسن جگدِیسُرہ --1--	----	ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥

پیکھن سُنن سُناونو من مہِ دِرڑِیۓ ساچ --	----	ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥
پُورِ رہئیو سربتّر مے نانک ہرِ رنگِ راچ --2--	Page# [706]	ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥
پئُڑی --	----	ਪਉੜੀ ॥
ہرِ ایک نرنّجنُ گائیۓ سبھ انترِ سوئی --	----	ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
کرنْ کارنْ سمرتھ پّربھُ جو کرے سُ ہوئی --	----	ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
کھِن مہِ تھاپِ اُتھاپدا تِس بِنُ نہی کوئی --	----	ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥
کھنّڈ بّرہمنّڈ پاتال دِیپ رویا سبھ لوئی --	----	ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥
جِسُ آپِ بُجھاۓ سو بُجھسی نِرمل جنُ سوئی --1--	----	ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥
سلوک --	----	ਸਲੋਕ ॥
رچنّتِ جیء رچنا مات گربھ استھاپنّ --	----	ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥

ساسِ ساسِ سِمرنّتِ نانکُ مہا اگنِ ن بِناسننّ ــ1ــ	----	ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥
مُکھُ تلےَ پَیر اُپرے وسنّدو کُہتھڑےَ تھاءِ ــ	----	ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥
نانکُ سو دھنّی کِءُ وِسارِئو اُدھرِہِ جِس دےَ ناءِ ــ2ــ	----	ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
پئُڑی ــ	----	ਪਉੜੀ ॥
رکتُ بِنّدُ کرِ نِنّمِیا اگنِ اُدر مجھارِ ــ	----	ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥
اُردھ مُکھُ کُچِیل بِکلُ نرکِ گھورِ گُبارِ[1] ــ | [1]غُبارِ ـ	----	ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥
ہرِ سِمرت تُو نا جلہِ منِ تنِ اُر دھارِ ــ	----	ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥
بِکھم تھانہُ جِنِ رکھِیا تِسُ تِلُ ن وِسارِ ــ	----	ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥
پّربھ بِسرت سُکھُ کدے ناہِ جاسہِ جنمُ ہارِ ــ2ــ	----	ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥
سلوک ــ	----	ਸਲੋਕ ॥

من اِچھا دان کرنّن سربتّر آسا پُورنہ --	----	ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
کھنّڈنّن کلِ کلیسہ پّربھ سِمرِ نانک نہ دُورنّہ --1--	----	ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥
ہبھِ رنّگ ماٹہِ جِسُ سنّگِ تَے سِءُ لائیَۓ نیہُ --	----	ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥
سو سہُ بِنّد ن وِسرءُ نانک جِنِ سُنّدرُ رچِیا دیہُ --2--	----	ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥
پئُڑی --	----	ਪਉੜੀ ॥
جیءُ پّران تنُ دھنُ دِییا دِنے رس بھوگ --	----	ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥
گّرِہ منّدر رتھ اسُ دِیۓ رچِ بھلے سنّجوگ --	----	ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥
سُت بنِتا ساجن سیوک دِیۓ پّربھ دیون جوگ --	----	ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥
ہرِ سِمرت تنُ منُ ہرِیا لہِ جاہِ وِجوگ --	----	ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥
سادھسنّگِ ہرِ گُٹ رمہُ بنسے سبھِ روگ --3--	----	ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

سلوک --	----	ਸਲੋਕ ॥
کُٹنب جتن کرنّن مائِیا انیک اُدمہ --	----	ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥
ہرِ بھگتِ بھاو ہینٹّن نانک پرّبھ بِسرت تے پرّیتہ --1--	----	ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥
تُٹڑِییا سا پرِّیتِ جو لائی بِئنّن سِءُ --	----	ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥
نانک سچی رِیتِ سانْئی سیتی رتِیا --2--	----	ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥
پئُڑی --	----	ਪਉੜੀ ॥
جِسُ بِسرت تنُ بھسم ہوءِ کہتے سبھِ پرّیتُ --	----	ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥
کھِنُ گرِہ مہِ بسن ن دیوہی جن سِءُ سوئی ہیتُ --	----	ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥
کرِ انرتھ دربُ سنّچِیا سو کارجِ کیتُ --	----	ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥
جَیسا بیجے سو لُنّٹے کرم اِہُ کھیتُ --	----	ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥

اکِرتگھݨا ہرِ وِسرِیا جوُنی بھرمیتُ --4--	----	ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥
سلوکُ --	----	ਸਲੋਕ ॥
کوٹِ دان اِسنانّن انِک سودھن پوِترتہ --	----	ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥
اُچرنّتِ نانک ہرِ ہرِ رسنا سرب پاپ بِمُچتے --1--	----	ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥
اِیدھنُ کیِتومُو گھݨا بھوری دِتیِمُ بھاہِ --	----	ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥
منِ وسنّدڑو سچُ سہُ نانک سبھے ڈُکھڑے اُلاہِ --2--	----	ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥
پئُڑی --	Page# [707]	ਪਉੜੀ ॥
کوٹِ اگھا سبھِ ناس ہوہِ سِمرت ہرِ ناءُ --	----	ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥
من چِندّے پھل پائیِئہِ ہرِ کے گُنڑ گاءُ --	----	ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥
جنم مرنْ بھے کٹیِئہِ نِہچل سچُ تھاءُ --	----	ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥

پُورب ہووے لِکھیا ہرِ چرنڑ سماءُ --	ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥
کرِ کرِپا پرّبھ راکھِ لیہُ نانک بلِ جاءُ --5--	ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥
سلوک --	ਸਲੋਕ ॥
گرِّہ رچنا اپارنّ منِ بِلاس سُیادنّ رسہ --	ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥
کدانْچ نہ سِمرنّتِ نانک تے جنّت بِسٹا کرِّمہ --1--	ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥
مُچُ اڈنّبرُ ہبھُ کِہُ منّجھِ مُہبتِ[1] نیہ -- | [1] مُحبتِ-	ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥
سو سانْئی جَیں وِسرےَ نانک سو تنُ کھیہ --2--	ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
پئُڑی --	ਪਉੜੀ ॥
سُنّدر سیج انیک سُکھ رس بھوگنڑ پُورے --	ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥
گرِّہ سوئِن چنّدن سُگنّدھ لاءِ موتی ہِیرے --	ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥

مَن اِچھے سُکھ مانڈا کِچھُ ناہِ وِسُورے --	----	ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥
سو پَربھُ چِتِ ن آوئی وِسٹا کے کِیرے --	----	ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥
بِنُ ہرِ نام ن سانْتِ ہوءِ کِتُ بِدھِ مَنُ دھِیرے --6--	----	ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥
سلوک --	----	ਸਲੋਕ ॥
چرن کمل برہنّ کھوجنّت بَیراگی دہ دِسہ --	----	ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥
تیاگنّت کپٹ رُوپ مائِیا نانک آننّد رُوپ سادھ سنگمہ --1--	----	ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥
مَنِ سانْئی مُکھِ اُچرا وتا ہبھے لوء --	----	ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥
نانک ہبھِ اڈنّبر کُوڑِیا سُنِ جِیوا سچی سوءِ --2--	----	ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥
پئُڑی --	----	ਪਉੜੀ ॥
بستا تُوٹی جھُنّپڑی چِیر سبھِ چھِنّا --	----	ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥

جاتِ[1] ن پتِ ن آدرو اُدِیان بھّرِمنّا ۔۔ | [1]زاتِ۔	----	ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥
مِتّر ن اِٹھ دھن رُوپ ہِیݨ کِچھُ ساکُ ن سِنّا ۔۔	----	ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ ॥
راجا سگلی سّرِسٹِ کا ہرِ نامِ منُ بھِنّا ۔۔	----	ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥
تِس کی دھُوڑِ منُ اُدھرے پّربھُ ہوءِ سُپّرسنّا ۔۔7۔۔	----	ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥
سلوک ۔۔	----	ਸਲੋਕ ॥
انِک لیلا راج رس رُوپنّ چھتّر چمر تکھت[1] آسنّ ۔۔ | [1]تخت۔	----	ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥
رچنّتِ مُوڑ اگیان انّدھ نانک سُپن منورتھ مائیا ۔۔1۔۔	----	ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥
سُپنے ہبھِ رنّگ ماݨیا مِٹھا لگڑا موہ ۔۔	----	ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥
نانک نام وِہُوݨیا سُنّدرِ مائیا دھّروہ ۔۔2۔۔	----	ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥
پَؤڑی ۔۔	----	ਪਉੜੀ ॥

سُپنے سیتی چِتُ مُورکھِ لاِئیا ۔۔	----	ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥
بِسرے راج رس بھوگ جاگت بھکھلاِئیا ۔۔	----	ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥
آرجا گئی وِہاءِ دھنّدھےَ دھاِئیا ۔۔	----	ਆਰਜਾ ਗਈ ਵਿਹਾਇ ਧੰਧੈ ਧਾਇਆ ॥
پُورن بھئے ن کام موہِیا ماِئیا ۔۔	----	ਪੂਰਨ ਭਏ ਨ ਕਾਮ ਮੋਹਿਆ ਮਾਇਆ ॥
کِیا ویچارا جنّتُ جا آپِ بھُلاِئیا ۔۔8۔۔	----	ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥
سلوک ۔۔	----	ਸਲੋਕ ॥
بسنّتِ سّورگ لوکہ حتتے پّرِتھوی نو کھنّڈنّہ ۔۔	----	ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥
بِسرنّت ہرِ گوپالہ نانک تے پّرانْی اُدِیان بھرمنّہ ۔۔1۔۔	----	ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥
کئُتک کوڈ تماسِیا[1] چِتِ ن آوسُ ناءُ ۔۔	----	ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥
نانک کوڑی نرک برابرے اُجڑُ سوئی تھاءُ ۔۔2۔۔	----	ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

[1] تماشِیا۔

پئُڑی --	----	ਪਉੜੀ ॥
مہا بھِئیان اُدِیان نگر کرِ ماِنیا --	----	ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥
جھُوٹھ سمگّری پیکھِ سچُ کرِ جاِنیا --	----	ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥
کام کّرودھِ اہنّکارِ پھِرہِ دیواِنیا --	----	ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥
سِرِ لگا جم ڈنّڈُ تا پچھُتاِنیا --	Page# [708]	ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥
بِنُ پُورے گُردیو پھِرےَ سَیتاِنیا[1] --9-- | [1]شَیطاِنیا-	----	ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥
سلوک --	----	ਸਲੋਕ ॥
راج کپٹّن رُوپ کپٹّن دھن کپٹّن کُل گربتہ --	----	ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥
سنّچنّتِ بِکھِیا چھلنّ چھِدّرنّ نانک بِنُ ہرِ سنّگِ ن چالتے --1--	----	ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥
پیکھنّدڑو کی بھُلُ تُنّما دِسمُ سوہنڑا --	----	ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥

اڈھُ ن لہنّدڑو مُلُ نانک ساتھِ ن جُلئی مائِیا --2--	----	ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥
پئُڑی --	----	ਪਉੜੀ ॥
چلدِیا نالِ ن چلےَ سو کِءُ سنّجِیۓ --	----	ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥
تِس کا کہُ کِیا جتنُ جِس تے ونّجِیۓ --	----	ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥
ہرِ بِسرِۓ کِءُ ترِپتاوےَ نا منُ رنّجِیۓ --	----	ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥
پ٘ربھُو چھوڈِ ان لاگےَ نرکِ سمنّجِیۓ --	----	ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥
ہوہُ ک٘رِپال دئِیال نانک بھءُ بھنّجِیۓ --10--	----	ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
سلوک --	----	ਸਲੋਕ ॥
نچ راج سُکھ مِسٹنّ نچ بھوگ رس مِسٹنّ نچ مِسٹنّ سُکھ مائِیا --	----	ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥
مِسٹنّ سادھسنّگِ ہرِ نانک داس مِسٹنّ پ٘ربھ درسنّ --1--	----	ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥

لگڑا سو نیہُ مَنّ مجھاہُو رتِیا --	----	ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥
وِدھڑو سچ تھوکِ نانک مِٹھڑا سو دھنی --2--	----	ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥
پئُڑی --	----	ਪਉੜੀ ॥
ہر بِنُ کچھُو ن لاگئی بھگتن کءُ میٹھا --	----	ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥
آن سُیاد سبھِ پھیکِیا کرِ نِرنءُ ڈِیٹھا --	----	ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥
اگیانُ بھرمُ دُکھُ کٹِیا گُر بھئے بسیٹھا --	----	ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥
چرن کمل منُ بیدھِیا جِءُ رنگُ مجیٹھا --	----	ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥
جیءُ پرانْ تنُ منُ پربھُو بنسے سبھِ جھُوٹھا --11--	----	ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥
سلوک --	----	ਸਲੋਕ ॥
تِئکت جلنّ نہ جیو مِینَنّ نہ تیاگِ چاترِک میگھ منڈلہ --	----	ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥

ਬਾਣ ਬੇਧੰਚ ਕੁਰੰਕ ਨਾਦੰ
ਅਲਿ ਬੰਧਨ ਕੁਸਮ ਬਾਸਨਹ ॥

باݨ.بید ھنچّ کُرنک نادنّ
اِل بنّدھن کُسم باسنہ --

ਚਰਨ ਕਮਲ ਰਚੰਤਿ ਸੰਤਹ
ਨਾਨਕ ਆਨ ਨ ਰੁਚਤੇ ॥੧॥

چرن کمل رچنّتِ سنّتہ
نانک آن ن رُچتے --1--

ਮੁਖੁ ਡੇਖਾਊ ਪਲਕ
ਛਡਿ ਆਨ ਨ ਡੇਊ ਚਿਤੁ ॥

مُکھُ ڈیکھاؤُ پلک
چھڈِ آن ن ڈیئُو چِتُ --

ਜੀਵਣ ਸੰਗਮੁ ਤਿਸੁ ਧਣੀ
ਹਰਿ ਨਾਨਕ ਸੰਤਾਂ ਮਿਤੁ ॥੨॥

جِیوݨ سنّگمُ تِسُ دھݨی
ہرِ نانک سنّتاں مِتُ --2--

ਪਉੜੀ ॥

پئُڑی --

ਜਿਉ ਮਛੁਲੀ ਬਿਨੁ ਪਾਣੀਐ
ਕਿਉ ਜੀਵਣੁ ਪਾਵੈ ॥

جِءُ مچھُلی بِنُ پاݨیئےَ
کِءُ جِیوݨُ پاوے --

ਬੂੰਦ ਵਿਹੂਣਾ ਚਾਤ੍ਰਿਕੋ
ਕਿਉ ਕਰਿ ਤ੍ਰਿਪਤਾਵੈ ॥

بُوند وِہُوݨا چاترِکو
کِءُ کرِ ترِپتاوے --

ਨਾਦ ਕੁਰੰਕਹਿ ਬੇਧਿਆ
ਸਨਮੁਖ ਉਠਿ ਧਾਵੈ ॥

ناد کُرنّکہِ.بیدھیا
سنمُکھ اُٹھِ دھاوے --

ਭਵਰੁ ਲੋਭੀ ਕੁਸਮ ਬਾਸੁ ਕਾ
ਮਿਲਿ ਆਪੁ ਬੰਧਾਵੈ ॥

بھورُ لوبھی کُسم باسُ کا
مِلِ آپُ بنّدھاوے --

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ
ਦੇਖਿ ਦਰਸੁ ਅਘਾਵੈ ॥੧੨॥

تِءُ سنّت جنا ہرِ پرِیت ہے
دیکھِ درسُ اگھاوے --12--

سلوک --	----	ਸਲੋਕ ॥
چِتونّتِ چرن کملنّ ساسِ ساسِ ارادھنہ --	----	ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥
نہ بِسرنّتِ نام اچُت نانک آس پُورن پرمیسُرہ --1--	----	ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥
سِیتڑا مّن منّجھاہِ پلک ن تھِیوے باہرا --	----	ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥
نانک آسڑی نِباہِ سداپیکھنّدو سچ دھنی --2--	----	ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥
پئُڑی --	----	ਪਉੜੀ ॥
آساونّتی آس گُسائی پُورِیۓ --	----	ਆਸਾਵੰਤੀ ਆਸ ਗੁਸਾਈ ਪੂਰੀਐ ॥
مِل گوپال گوبِنّد ن کبہو جھُورِیۓ --	----	ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥
دیہُ درسُ من چاءُ لہِ جاہِ وِسُورِیۓ --	----	ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥
ہوءِ پوِتّر سریرُ چرنا دھُورِیۓ --	----	ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥
پاربّرہم گُردیو سدا ہجُورِیۓ[1] --13-- | [1]حضُورِیۓ-	Page# [709]	ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥
سلوک --	----	ਸਲੋਕ ॥

رسنا اُچرنّتِ نامنّ سّرونّن سُننّتِ سبد انمّرِتہ --	----	ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥
نانک تِن سد بلِہارنّ جِنا دھیانُ پاربّرہمنٔہ --1--	----	ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥
ہبھِ کُوڑاوے کنّم اِکسُ سائی باہرے --	----	ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥
نانک سیئی دھنّنُ جِنا پرہڑی سچ سِءُ --2--	----	ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥
پئُڑی --	----	ਪਉੜੀ ॥
سد بلِہاری تِنا جِ سُنتے ہرِ کتھا --	----	ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥
پُورے تے پردھان نِواوہِ پرّبھ متھا --	----	ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥
ہرِ جسُ لِکھہِ بیئنّت سوہہِ سے ہتھا --	----	ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥
چرن پُنیت پوِتّر چالہِ پرّبھ پتھا --	----	ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥
سنّتاں سنّگِ اُدھارُ سگلا دُکھ لتھا --14--	----	ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥

سلوکُ --	----	ਸਲੋਕੁ ॥
بھاوی اُدوت کرنّ ہرِ رمنّ سنّجوگ پُورنہ --	----	ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥
گوپال درس بھیٹنّ سپھل نانک سو مہُورتہ --1--	----	ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥
کِیم[1] ن سکا پاءِ سُکھ مِتی ہُو باہرے -- | [1]قِیم-	----	ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥
نانک سا ویلڑی پروانُ جِتُ مِلنّدڑو ما پِری --2--	----	ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥
پئُڑی --	----	ਪਉੜੀ ॥
سا ویلا کہُ کئُنُ ہےَ جِتُ پّربھ کءُ پائی --	----	ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥
سو مُورتُ بھلا سنّجوگُ ہےَ جِتُ ملےَ گُسائی --	----	ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥
آٹھ پہر ہرِ دھِیاءِ کےَ من اِچھ پُجائی --	----	ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥
وڈے بھاگِ ستسنّگُ ہوءِ نِوِ لاگا پائی --	----	ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥

مَنِ درسن کی پِیاس ہےَ نانک بلِ جائی --15--	----	ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥
سلوک --	----	ਸਲੋਕ ॥
پتِت پُنیت گوبِنّدہ سرب دوکھ نِوارنہ --	----	ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥
سرنِ سُور بھگوانہ جپنّتِ نانک ہرِ ہرِ ہرے --1--	----	ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥
چھڈِئو ہبھُ آپُ لگڑو چرنا پاسِ --	----	ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥
نٹھڑو دُکھ تاپُ نانک پرّبھُ پیکھندِیا --2--	----	ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥
پئُڑی --	----	ਪਉੜੀ ॥
میلِ لیَہُ دئِیال ڈھہِ پئے دُیارِیا --	----	ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
رکھِ لیوہُ دِین دئِیال بھرّمت بہُ ہارِیا --	----	ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
بھگتِ وچھلُ تیرا بِردُ ہرِپتِت اُدھارِیا --	----	ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥

تُجھ بِنُ ناہی کوءِ بِنءُ موہِ سارِیا --	----	ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
کرُ گہِ لیہُ دئِیال ساگر سنّسارِیا --16--	----	ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
سلوک --	----	ਸਲੋਕ ॥
سنّت اُدھرݨ دئِیالنّ آسرنّ گوپال کِیرتنہ --	----	ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥
نِرملنّ سنّت سنّگیݨ اوٹ نانک پریسُرہ --1--	----	ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥
چنّدن چنّدُ ن سرد رُتِ مُولِ ن مِٹئی گھانْم --	----	ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥
سِیتلُ تھِیوَے نانکا جپنّدڑو ہرِ نامُ --2--	----	ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
پئُڑی --	----	ਪਉੜੀ ॥
چرن کمل کی اوٹ اُدھرے سگل جن --	----	ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥
سُݨِ پرتاپُ گووِنّد نِربھءُ بھئے من --	----	ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥

توٹ ن آوے مُولِ سنّچِیا نامُ دھن --	----	ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥
سنّت جنا سِءُ سنّگُ پائیئےَ وڈّے پُن --	----	ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥
آٹھ پہر ہرِ دھِیاءِ ہرِ جسُ نِت سُن --17--	----	ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
سلوک --	----	ਸਲੋਕ ॥
دئِیا کرنّن دُکھ ہرنّن اُچرنّن نام کِیرتنہ --	----	ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
دئِیال پُرکھ بھگوانہ نانک لِپت ن مائِیا --1--	----	ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
بھاہِ بلنّدڑی بُجھِ گئی رکھنّدڑو پرّبھُ آپِ --	----	ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
جِنِ اُپائی میدنی نانک سو پرّبھُ جاپِ --2--	Page# [710]	ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
پئُڑی --	----	ਪਉੜੀ ॥
جا پرّبھ بھئے دئِیال ن بِیاپے مائِیا --	----	ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥

کوٹِ اگھا گئے ناس ہرِ اِکُ دھِیائِیا ۔۔	----	ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
نِرمل بھئے سریر جن دھُوری نائِیا ۔۔	----	ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
من تن بھئے سنّتوکھ پُورن پربھُ پائِیا ۔۔	----	ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
ترے کُٹنّب سنّگِ لوگ کُل سبائِیا ۔۔18۔۔	----	ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥
سلوک ۔۔	----	ਸਲੋਕ ॥
گُر گوبِنّد گوپال گُر گُر پُورن نارائِنہ ۔۔	----	ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥
گُر دئِیال سمرتھ گُر گُر نانک پتِت اُدھارنہ ۔۔1۔۔	----	ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥
بھئُجلُ بِکھمُ اسگاہُ گُرِ بوہتھے تارِئمُ ۔۔	----	ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥
نانک پُور کرنّم ستِگُر چرنی لگیا ۔۔2۔۔	----	ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥
پئُڑی ۔۔	----	ਪਉੜੀ ॥

دھنّنُ دھنّنُ گُردیو جِسُ سنّگِ ہرِ جپے --	----	ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥
گُر کرِّپال جب بھئے ت اوگُݨ سبھِ چھپے --	----	ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥
پاربرّہم گُردیو نِیچہُ اُچ تھپے --	----	ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥
کاٹِ سِلک دُکھ مائِیا کرِ لینے اپ دسے --	----	ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥
گُݨ گائے بیئنّت رسنا ہرِ جسے --19--	----	ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥
سلوک --	----	ਸਲੋਕ ॥
دّرِسٹنّت ایکو سُنِیئنّت ایکو ورتنّت ایکو نرہرہ --	----	ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
نام دانُ جاچنّتِ نانک دئِیال پُرکھ کرِّپا کرہ --1--	----	ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥
ہِکُ سیوی ہِکُ سنّملا ہرِ اِکسُ پہِ ارداِس[1] -- | [1]عرداِس-	----	ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥
نام وکھرُ دھنُ سنّچِیا نانک سچی راِس --2--	----	ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

پئُڑی --	----	ਪਉੜੀ ॥
پّربھ دئِیال بیئنّت پوُرن اِکُ ایہُ --	----	ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
سبھُ کِچھُ آپے آپِ دوُجا کہا کیہُ --	----	ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
آپِ کرہُ پّربھ دانُ آپے آپِ لیہُ --	----	ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
آوݨ جاݨا ہُکمُ[1] سبھُ نِہچلُ تُدھُ تھیہُ -- | [1]حُکمُ۔	----	ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥
نانکُ منّگےَ دانُ کرِ کِرپا نامُ دیہُ --20--1--	----	ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥
جَیتسری باݨی بھگتا کی	----	ਜੈਤਸਰੀ ਬਾਣੀ ਭਗਤਾ ਕੀ
੧ੴ ستِگُر پّرسادِ --	----	੧ੴ ਸਤਿਗੁਰ ਪ੍ਰਸਾਦਿ ॥
ناتھ کِچھوُء ن جانءُ --	----	ਨਾਥ ਕਛੂਅ ਨ ਜਾਨਉ ॥
منُ مائِیا کےَ ہاتھِ بِکانءُ --1-- رہاءُ --	----	ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
تُم کہِیئت ہَو جگت گُر سُیامی --	----	ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
ہم کہِیئت کلِجُگ کے کامی --1--	----	ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
اِن پنّچن میرو منُ جُ بِگارِئو --	----	ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
پلُ پلُ ہرِ جی تے انّترُ پارِئو --2--	----	ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥

جت دیکھءُ تت دُکھ کی راسی --	----	ਜਤ ਦੇਖਉ ਤਤ ਦੁਖ ਕੀ ਰਾਸੀ ॥
اجَوں ن پتّیاءِ نِگم بھۓ ساکھی --3--	----	ਅਜੌਂ ਨ ਪਤ੍ਯ੍ਾਇ ਨਿਗਮ ਭਏ ਸਾਖੀ ॥੩॥
گوتم نارِ اُماپتِ سّوامی --	----	ਗੋਤਮ ਨਾਰਿ ਉਮਾਪਤਿ ਸ੍ਵਾਮੀ ॥
سِیسُ دھرنِ سہس بھگ گانْمی --4--	----	ਸੀਸੁ ਧਰਨਿ ਸਹਸ ਭਗ ਗਾਂਮੀ ॥੪॥
اِن دُوتن کھلُ بدھُ کرِ مارِئو --	----	ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
بڈو نِلاجُ اجھو نہی ہارِئو --5--	----	ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
کہِ روِداس کہا کَیسے کیجے --	----	ਕਹਿ ਰਵਿਦਾਸ ਕਹਾ ਕੈਸੇ ਕੀਜੈ ॥
بِنُ رگھُناتھ سرنِ کا کی لیجے --6--1--	----	ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
ੴ سِتنامُ کرتا پُرکھُ نِربھءُ نِرویرُ اکال مُورتِ اجُونی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ ٹوڈی مہلا[1] 4 گھرُ 1 -- | [1]محلا-	Page# [711]	ਰਾਗੁ ਟੋਡੀ ਮਹਲਾ ੪ ਘਰੁ ੧ ॥
ہرِ بِنُ رہِ ن سکےَ منُ میرا --	----	ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥
میرے پّرِیتم پّران ہرِ پّربھُ گُرُ میلے بہُرِ ن بھوجلِ پھیرا --1-- رہاءُ --	----	ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥
میرے ہِیئرےَ لوچ لگی پّربھ کیری ہرِ نَینہُ ہرِ پّربھُ ہیرا --	----	ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥
ستگُرِ دئیال ہرِ نامُ دّرِڑائِیا ہرِ پادھرُ ہرِ پّربھ کیرا --1--	----	ਸਤਿਗੁਰਿ ਦਇਆਲ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥

ہرِ رنگی ہرِ نامُ پرّبھ پائیا
ہرِ گووِنّد ہرِ پرّبھ کیرا --

ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ
ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥

ہرِ ہِردے مَنِ تَنِ میٹھا لاگا
مُکھِ مستکِ بھاگُ چنگیرا --2--

ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ
ਮੁਖਿ ਮਸਤਕਿ ਭਾਗੁ ਚੰਗੇਰਾ ॥੨॥

لوبھ وِکار جِنا مَنُ لاگا
ہرِ وِسریا پُرکھُ چنگیرا --

ਲੋਭ ਵਿਕਾਰ ਜਿਨਾ ਮਨੁ ਲਾਗਾ
ਹਰਿ ਵਿਸਰਿਆ ਪੁਰਖੁ ਚੰਗੇਰਾ ॥

اوءِ منمُکھ مُوڑ اگیانی کہیئہِ
تِن مستکِ بھاگُ منّدیرا --3--

ਓਇ ਮਨਮੁਖ ਮੂੜ ਅਗਿਆਨੀ ਕਹੀਅਹਿ
ਤਿਨ ਮਸਤਕਿ ਭਾਗੁ ਮੰਦੇਰਾ ॥੩॥

بِبیک بُدھِ ستِگُر تے پائی
گُر گیانُ گُرو پرّبھ کیرا --

ਬਿਬੇਕ ਬੁਧਿ ਸਤਿਗੁਰ ਤੇ ਪਾਈ
ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥

جن نانک نامُ گُرو تے پائیا
دھُرِ مستکِ بھاگُ لِکھیرا --4--1--

ਜਨ ਨਾਨਕ ਨਾਮੁ ਗੁਰੂ ਤੇ ਪਾਇਆ
ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ٹوڈی مہلا[1] 5 گھرُ 1 دُپدے | محلا[1]

ਟੋਡੀ ਮਹਲਾ ੫ ਘਰੁ ੧ ਦੁਪਦੇ

ੴ ستِگُر پرّسادِ --

ੴ ਸਤਿਗੁਰ ਪ੍ਰਸਾਦਿ ॥

سنّتن اور ن کاہُو جانی --

ਸੰਤਨ ਅਵਰ ਨ ਕਾਹੂ ਜਾਨੀ ॥

بیپرواہ سدا رنگِ ہرِ کے
جا کو پاکھُ سُیامی -- رہاءُ --

ਬੇਪਰਵਾਹ ਸਦਾ ਰੰਗਿ ਹਰਿ ਕੈ
ਜਾ ਕੋ ਪਾਖੁ ਸੁਆਮੀ ॥ ਰਹਾਉ ॥

اُوچ سمانا ٹھاکُر تیرو
اور ن کاہُو تانی --

ਊਚ ਸਮਾਨਾ ਠਾਕੁਰ ਤੇਰੋ
ਅਵਰ ਨ ਕਾਹੂ ਤਾਨੀ ॥

اَیسو امرُ مِلِئو بھگتن کءُ راچِ رہے رنّگِ گِیانی --1--	----	ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥
روگ سوگ دُکھ جرا مرا ہرِ جنہِ نہی نِکٹانی --	----	ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥
نِربھءُ ہوءِ رہے لِو ایکےَ نانک ہرِ منُ مانی --2--1--	----	ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
ہرِ بِسرت سدا کھُیاری[1] -- | [1]خُیاری-	----	ਹਰਿ ਬਿਸਰਤ ਸਦਾ ਖੁਆਰੀ ॥
تا کءُ دھوکھا کہا بِیاپےَ جا کءُ اوٹ تُہاری -- رہاءُ --	----	ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
بِنُ سِمرن جو جِیونُ بلنا سرپ جَیسے ارجاری --	----	ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
نو کھنّڈن کو راجُ کماوےَ انّتِ چلیگو ہاری --1--	Page# [712]	ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
گُنڑ نِدھان گُنڑ تِن ہی گاۓ جا کءُ کِرپا دھاری --	----	ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
سو سُکھِیا دھنّنُ اُسُ جنما نانک تِسُ بلِہاری --2--2--	----	ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
ٹوڈی مہلا[1] 5 گھرُ 2 چئُپدے | [1]محلا-	----	ਟੋਡੀ ਮਹਲਾ ੫ ਘਰੁ ੨ ਚਉਪਦੇ

ੴ سَتِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دھائِئو رے من دہ دِس دھائِئو --	----	ਧਾਇਓ ਰੇ ਮਨ ਦਹ ਦਿਸ ਧਾਇਓ ॥
مائِیا مگن سُیادِ لوبھِ موہِئو تِن پّربھِ آپ بھُلائِئو -- رہاءُ --	----	ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥
ہرِ کتھا ہرِ جس سادھسنّگتِ سِءُ اِکُ مُہتُ ن اِہُ منُ لائِئو --	----	ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥
بِگسِئوپیکھِ رنّگُ کسُنّبھ کو پر گّرِہ جوہنِ جائِئو --1--	----	ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥੧॥
چرن کمل سِءُ بھاءُ ن کینو نہ ست پُرکھُ منائِئو --	----	ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥
دھاوت کءُ دھاوہِ بہُ بھاتی جِءُ تیلی بلدُ بھّرمائِئو --2--	----	ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥
نام دانُ اِسنانُ ن کیئو اِک نِمکھ ن کیرتِ گائِئو --	----	ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥
نانا جھوُٹھِ لاءِ منُ توکھِئو نہ بوُجھِئو اپنائِئو --3--	----	ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥੩॥
پرئُپکار ن کبہوُ کیئے نہی ستِگُر سیوِ دھِیائِئو --	----	ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥

پنّچ دُوت رچِ سنّگتِ گوسٹِ
متوارو مد مائِئو --4--

ਪੰਚ ਦੂਤ ਰਚਿ ਸੰਗਤਿ ਗੋਸਟਿ
ਮਤਵਾਰੋ ਮਦ ਮਾਇਓ ॥੪॥

کرءُ بینتی سادھسنّگتِ ہرِ
بھگتِ وچھل سُنڑِ آئِئو --

ਕਰਉ ਬੇਨਤੀ ਸਾਧਸੰਗਤਿ ਹਰਿ
ਭਗਤਿ ਵਛਲ ਸੁਣਿ ਆਇਓ ॥

نانک بھاگِ پرِئو ہرِ پاچھےَ
راکھُ لاج اپُنائِئو --5--1--3--

ਨਾਨਕ ਭਾਗਿ ਪਰਿਓ ਹਰਿ ਪਾਛੈ
ਰਾਖੁ ਲਾਜ ਅਪੁਨਾਇਓ ॥੫॥੧॥੩॥

ٹوڈی مہلا[1] 5 -- | [1]محلا-

ਟੋਡੀ ਮਹਲਾ ੫ ॥

مانُکھُ بِنُ بُوجھے
بِرتھا آئِیا --

ਮਾਨੁਖੁ ਬਿਨੁ ਬੂਝੇ
ਬਿਰਥਾ ਆਇਆ ॥

انِک ساج سِیگار بہُ کرتا
جِءُ مِرتکُ اوڈھائِیا -- رہاءُ --

ਅਨਿਕ ਸਾਜ ਸੀਗਾਰ ਬਹੁ ਕਰਤਾ
ਜਿਉ ਮਿਰਤਕੁ ਓਢਾਇਆ ॥ ਰਹਾਉ ॥

دھاءِ دھاءِ کرِّپن سّرمُ کینو
اِکتّرُ کری ہےَ مائِیا --

ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ
ਇਕਤ੍ਰ ਕਰੀ ਹੈ ਮਾਇਆ ॥

دانُ پُنّنُ نہی سنّتن سیوا
کِت ہی کاجِ ن آئِیا --1--

ਦਾਨੁ ਪੁੰਨੁ ਨਹੀ ਸੰਤਨ ਸੇਵਾ
ਕਿਤ ਹੀ ਕਾਜਿ ਨ ਆਇਆ ॥੧॥

کرِ آبھرنڑ سواری سیجا
کامنِ تھاٹُ بنائِیا --

ਕਰਿ ਆਭਰਣ ਸਵਾਰੀ ਸੇਜਾ
ਕਾਮਨਿ ਥਾਟੁ ਬਨਾਇਆ ॥

سنّگُ ن پائِئو اپُنے بھرتے
پیکھِ پیکھِ دُکھُ پائِیا --2--

ਸੰਗੁ ਨ ਪਾਇਓ ਅਪੁਨੇ ਭਰਤੇ
ਪੇਖਿ ਪੇਖਿ ਦੁਖੁ ਪਾਇਆ ॥੨॥

سارو دِنسُ مجُوری[1] کرتا تُہُ مُوسلہِ چھرائیا -- | [1]مزدوری-	----	ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥
کھیدُ بھئِیو بیگاری نِیائی گھر کے کامِ ن آئیا --3--	----	ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥
بھئِیو انُگرہُ جا کءُ پرّبھ کو تِسُ ہِردے نامُ وسائیا --	----	ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥
سادھسنّگتِ کے پاچھے پرِئءُ جن نانک ہرِ رسُ پائیا --4--2--4--	----	ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥੪॥੨॥੪॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
کرِپا نِدھِ بسہُ رِدے ہرِ نیت --	----	ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥
تیَسی بُدھِ کرہُ پرگاسا لاگے پرّبھ سنّگِ پرِیتِ -- رہاءُ --	----	ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
داس تُمارے کی پاوءُ دھُورا مستکِ لے لے لاوءُ --	----	ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥
مہاپتِت تے ہوت پُنِیتا ہرِ کیِرتن گُن گاوءُ --1--	----	ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥
آگیا تُمری میٹھی لاگءُ کیِئو تُہارو بھاوءُ --	----	ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥

جو تُو دیہِ تہی اِہُ ترِپتے آن ن کتہُو دھاوءُ --2--	Page# [713]	ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥
سد ہی نِکٹِ جانءُ پّربھ سُیامی سگل رینْ ہوءِ رہیئَے --	----	ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥
سادھُو سنّگتِ ہوءِ پراپتِ تا پّربھُ اپُنا لہِیئَے --3--	----	ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥
سدا سدا ہم چھوہرے تُمرے تُو پّربھ ہمرو میرا --	----	ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥
نانک بارِک تُم مات پِتا مُکھِ نامُ تُمارو کھیرا --4--3--5--	----	ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
ٹوڈی مہلا[1] 5 گھرُ 2 دُپدے | محلا[1]	----	ਟੋਡੀ ਮਹਲਾ ੫ ਘਰੁ ੨ ਦੁਪਦੇ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ماگءُ دانُ ٹھاکُر نام --	----	ਮਾਗਉ ਦਾਨੁ ਠਾਕੁਰ ਨਾਮ ॥
اورُ کچھُو میرےَ سنّگِ ن چالےَ ملےَ کرِپا گُنْ گام --1-- رہاءُ --	----	ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥
راجُ مالُ انیک بھوگ رس سگل ترور کی چھام --	----	ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥
دھاءِ دھاءِ بہُ بِدھِ کءُ دھاوےَ سگل نِرارتھ کام --1--	----	ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥

بِنُ گووِنّد اوُرُ جے چاہءُ دِسے سگل بات ہےَ کھام[1] -- | [1]خام-	----	ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥
کہُ نانکُ سنّت رین ماگءُ میرو منُ پاوےَ بِسّرام --6--1--2--	----	ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
پّربھ جی کو نامُ منہِ سادھارےَ --	----	ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥
جیء پّران سُوکھ اِسُ من کءُ برتنِ ایہ ہمارےَ --1-- رہاءُ --	----	ਜੀਅ ਪ੍ਰਾਨ ਸੁਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥
نامُ جاتِ[1] نامُ میری پتِ ہےَ نامُ میرےَ پروارےَ -- | [1]ژاتِ-	----	ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥
نامُ سکھائی سدا میرےَ سنّگِ ہرِ نامُ موُ کءُ نِستارےَ --1--	----	ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥
بِکھےَ بِلاس کہیئت بہُتیرے چلت ن کچھوُ سنّگارےَ --	----	ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥
اِسٹُ میِتُ نامُ نانک کو ہرِ نامُ میرےَ بھنّڈارےَ --7--2--2--	----	ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥
ٹوڈی م: 5 --	----	ਟੋਡੀ ਮਃ ੫ ॥

نیکے گُݨ گاۓ مِٹھی روگ --	----	ਨੀਕੇ ਗੁਣ ਗਾਉ ਮਿਟਹੀ ਰੋਗ ॥
مُکھ اُوجل مَن نِرمل ہوئی ہےَ تیرو رہےَ اِیہا اُوہا لوگُ --1-- رہاۓ --	----	ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥
چرن پکھارِ کرءُ گُر سیوا منہِ چراوءُ بھوگ --	----	ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥
چھوڈِ آپتُ بادُ اہنّکارا مانُ سوئی جو ہوگُ --1--	----	ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥
سنّت ٹہل سوئی ہےَ لاگا جِسُ مستکِ لِکھیا لِکھوگُ --	----	ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥
کہُ نانک ایک بِنُ دُوجا اورُ ن کرنےَ جوگُ --2--3--8--	----	ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥
ٹوڈی مہلا[1] 5 -- | محلا[1]-	----	ਟੋਡੀ ਮਹਲਾ ੫ ॥
ستِگر آئِئو سرنِ تُہاری --	----	ਸਤਿਗੁਰ ਆਇਓ ਸਰਣਿ ਤੁਹਾਰੀ ॥
ملےَ سُوکھُ نامُ ہرِ سوبھا چِنّتا لاہِ ہماری --1-- رہاۓ --	----	ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥
اور ن سُوجھےَ دُوجی ٹھاہر ہارِ پرِئو تءُ دُیاری --	----	ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥
لیکھا چھوڈِ الکھےَ چھُوٹہ ہم نِرگُن لیہُ اُباری --1--	----	ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥

سد بکھسِنّدُ[1] سدا مِہروانا سبھنا دےءِ ادھاری -- | [1]بخشِنّدُ-	----	ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥
نانکؑ داس سنّت پاچھےَ پرِئو راکھِ لیہُ اِہ باری --2--4--9--	----	ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
رسنا گُݨ گوپال نِدھِ گائِݨ --	----	ਰਸਨਾ ਗੁਣ ਗੋਪਾਲ ਨਿਧਿ ਗਾਇਣ ॥
سانْتِ سہجُ رہسُ منِ اُپجِئو سگلے دُوکھ پلائِݨ --1-- رہاءُ --	----	ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥
جو ماگہِ سوئی سوئی پاوہِ سیوِ ہرِ کے چرݨ رسائِݨ --	----	ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥
جنم مرݨ دُہو تے چھوٹہِ بھوجلُ جگتُ ترائِݨ --1--	Page# [714]	ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥
کھوجت کھوجت تتُ بیچارِئو داس گووِنّد پرائِݨ --	----	ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥
اِبناسی کھیم چاہہِ جے نانکؑ سدا سِمرِ نارائِݨ --2--5--10--	----	ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
نِنّدکُ گُر کِرپا تے ہاٹِئو --	----	ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥

پاربرہم پربھ بھئے دئیالا سِو کے بانڑِ سِرُ کاٹئیو --1-- رہاءُ --	----	ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥
کالُ جالُ جمُ جوہِ ن ساکے سچ کا پنّتھا تھاٹئیو --	----	ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥
کھات کھرچت[1] کچھُ نِکھُٹت ناہی رام رتنُ دھنُ کھاٹئیو --1-- | [1]خرچت-	----	ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥
بھسما بھُوت ہویا کھِن بھیترِ اپنا کِیا پائِیا --	----	ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥
آگم نِگمُ کہے جنُ نانکُ سبھُ دیکھے لوکُ سبائیا --11--6--2--	----	ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥
ٹوڈی م: 5 --	----	ਟੋਡੀ ਮਃ ੫ ॥
کِرپن تن من کِلوِکھ بھرے --	----	ਕਿਰਪਨ ਤਨ ਮਨ ਕਿਲਵਿਖ ਭਰੇ ॥
سادھسنگِ بھجنُ کرِ سُیامی ڈھاکن کءُ اِکُ ہرے --1-- رہاءُ --	----	ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥
انِک چھِدّر بوہِتھ کے چھُٹکت تھام ن جاہی کرے --	----	ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥
جِس کا بوہِتھُ تِسُ آرادھے کھوٹے سنّگِ کھرے --1--	----	ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥

گلی سَیل اُٹھاوت چاہے
اوءِ اُوہا ہی ہے دھرے --

ਗਲੀ ਸੈਲ ਉਠਾਵਤ ਚਾਹੈ
ਓਇ ਊਹਾ ਹੀ ਹੈ ਧਰੇ ॥

جورُ[1] سکتِ نانک کِچھ ناہی
پّربھ راکھہُ سرنِ پرے
--2--7--12-- | زورُ[1]-

ਜੋਰੁ ਸਕਤਿ ਨਾਨਕ ਕਿਛੁ ਨਾਹੀ
ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥

ٹوڈی مہلا[1] 5 -- | محلا[1]-

ਟੋਡੀ ਮਹਲਾ ੫ ॥

ہرِ کے چرن کمل منِ دھِیاءُ --

ਹਰਿ ਕੇ ਚਰਨ ਕਮਲ ਮਨਿ ਧਿਆਉ ॥

کاڈھِ کُٹھارُ پِت بات ہنّتا
اَئُکھدھُ ہرِ کو ناءُ --1-- رہاءُ --

ਕਾਢਿ ਕੁਠਾਰੁ ਪਿਤ ਬਾਤ ਹੰਤਾ
ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥

تینے تاپ نِوارنْہارا
دُکھ ہنّتا سُکھ راسِ --

ਤੀਨੇ ਤਾਪ ਨਿਵਾਰਣਹਾਰਾ
ਦੁਖ ਹੰਤਾ ਸੁਖ ਰਾਸਿ ॥

تا کءُ بِگھنُ ن کوئُو لاگے
جا کی پّربھ آگے ارداسِ[1] --1-- |
عرداسِ[1]-

ਤਾ ਕਉ ਬਿਘਨੁ ਨ ਕੋਊ ਲਾਗੈ
ਜਾ ਕੀ ਪ੍ਰਭ ਆਗੈ ਅਰਦਾਸਿ ॥੧॥

سنّت پّرسادِ بَید نارائِنْ
کرنْ کارنْ پّربھ ایک --

ਸੰਤ ਪ੍ਰਸਾਦਿ ਬੈਦ ਨਾਰਾਇਣ
ਕਰਣ ਕਾਰਣ ਪ੍ਰਭ ਏਕ ॥

بال بُدھِ پُورن سُکھداتا
نانک ہرِ ہرِ ٹیک --2--8--13--

ਬਾਲ ਬੁਧਿ ਪੂਰਨ ਸੁਖਦਾਤਾ
ਨਾਨਕ ਹਰਿ ਹਰਿ ਟੇਕ ॥੨॥੮॥੧੩॥

ٹوڈی مہلا[1] 5 -- | محلا[1]-

ਟੋਡੀ ਮਹਲਾ ੫ ॥

ہرِ ہرِ نامُ سدا سد جاپِ --

ਹਰਿ ਹਰਿ ਨਾਮੁ ਸਦਾ ਸਦ ਜਾਪਿ ॥

دھارِ انُگرہُ پاربّرہم سُیامی وسدی کینی آپ --1-- رہاءُ --	----	ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥
جِس کے سے پھِرِ تِن ہی سمہّالے بنسے سوگ سنّتاپ --	----	ਜਿਸ ਕੇ ਸੇ ਫਿਰਿ ਤਿਨ ਹੀ ਸਮੑਾਲੇ ਬਿਨਸੇ ਸੋਗ ਸੰਤਾਪ ॥
ہاتھ دےءِ راکھے جن اپنے ہرِ ہوۓ مائی باپ --1--	----	ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥
جیء جنّت ہوۓ مِہروانا دیا دھاری ہرِ ناتھ --	----	ਜੀਅ ਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰਿ ਨਾਥ ॥
نانک سرنِ پرے دُکھ بھنّجن جا کا بڈ پرتاپ --2--9--14--	----	ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥
ٹوڈی مہلا[1] 5 -- | محلا[1]	----	ਟੋਡੀ ਮਹਲਾ ੫ ॥
سّوامی سرنِ پرِئو دربارے --	----	ਸ੍ਵਾਮੀ ਸਰਨਿ ਪਰਿਓ ਦਰਬਾਰੇ ॥
کوٹِ اپرادھ کھنڈّن کے داتے تُجھ بِنُ کئُنُ اُدھارے --1-- رہاءُ --	----	ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥
کھوجت کھوجت بہُ پرکارے سرب ارتھ بیچارے --	----	ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥
سادھسنّگِ پرم گتِ پائیئےَ مائِیا رچ بنّدھِ ہارے --1--	----	ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥

چرن کمل سنّگِ پّریِت منِ لاگی سُرِ جن ملے پیارے --	----	ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥
نانک اند کرے ہرِ جپِ جپِ سگلے روگ نِوارے --2--10--15--	Page# [715]	ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
محلا[1] | ٹوڈی مہلا[1] 5 گھرُ 3 چئُپدے	----	ਟੋਡੀ ਮਹਲਾ ੫ ਘਰੁ ੩ ਚਉਪਦੇ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہاں ہاں لپٹِئو رے مُوڑّہے کچھُو ن تھوری --	----	ਹਾਂ ਹਾਂ ਲਪਟਿਓ ਰੇ ਮੂੜ੍ਹ੍ਹੇ ਕਛੂ ਨ ਥੋਰੀ ॥
تیرو نہی سُ جانی موری -- رہاءُ --	----	ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥
آپن رامُ ن چِینو کھِنُویا --	----	ਆਪਨ ਰਾਮੁ ਨ ਚੀਨੋ ਖਿਨੂਆ ॥
جو پرائی سُ اپنی منُویا --1--	----	ਜੋ ਪਰਾਈ ਸੁ ਅਪਨੀ ਮਨੂਆ ॥੧॥
نامُ سنّگی سو منِ ن بسائِئو --	----	ਨਾਮੁ ਸੰਗੀ ਸੋ ਮਨਿ ਨ ਬਸਾਇਓ ॥
چھوڈِ جاہِ واہُو چِتُ لائِئو --2--	----	ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥
سو سنّچِئو جِتُ بھُوکھ تِسائِئو --	----	ਸੋ ਸੰਚਿਓ ਜਿਤੁ ਭੂਖ ਤਿਸਾਇਓ ॥
توشا[1] | انّمرِت نامُ توسا[1] نہی پائِئو --3--	----	ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥
کام کرودھِ موہ کوپ پریا --	----	ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥
گُر پّرسادِ نانک کو تریا --4--1--16--	----	ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥
محلا[1] | ٹوڈی مہلا[1] 5 --	----	ਟੋਡੀ ਮਹਲਾ ੫ ॥
ہمارے ایکےَ ہری ہری --	----	ਹਮਾਰੈ ਏਕੈ ਹਰੀ ਹਰੀ ॥

آن اور سِجانڑ ن کری ۔۔ رہاۓ ۔۔	----	ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥
وڈّے بھاگِ گُرُ اپُنا پائِئو ۔۔	----	ਵਡੈ ਭਾਗਿ ਗੁਰੁ ਅਪੁਨਾ ਪਾਇਓ ॥
گُرِ مو کءُ ہرِ نامُ دِرڑائِئو ۔۔1۔۔	----	ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥
ہرِ ہرِ جاپ تاپ بّرت نیما ۔۔	----	ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥
ہرِ ہرِ دھِیاءِ کُسل سبھِ کھیما ۔۔2۔۔	----	ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥
آچار بِئُہار جاتِ[1] ہرِ گُنِیا ۔۔ | [1]زاتِ۔	----	ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
مہا انںّد کِیرتن ہرِ سُنِیا ۔۔3۔۔	----	ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥
کہُ نانکؑ جِنِ ٹھاکُرُ پائِیا ۔۔	----	ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥
سبھُ کِچھُ تِس کے گِّرہ مہِ آئِیا ۔۔4۔۔2۔۔17۔۔	----	ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
ٹوڈی مہلا[1] 5 گھرُ 4 دُپدے | [1]محلا۔	----	ਟੋਡੀ ਮਹਲਾ ੫ ਘਰੁ ੪ ਦੁਪਦੇ
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
رُوڑو منُ ہرِ رنّگو لوڑے ۔۔	----	ਰੂੜੋ ਮਨੁ ਹਰਿ ਰੰਗੋ ਲੋੜੈ ॥
گالی ہرِ نیہُ ن ہوءِ ۔۔ رہاۓ ۔۔	----	ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥
ہءُ ڈھُوڈھیدی درسن کارنڑِ بیِتھی بیِتھی پیکھا ۔۔	----	ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥
گُر مِلِ بھرمُ گوائِیا ہے ۔۔1۔۔	----	ਗੁਰ ਮਿਲਿ ਭਰਮੁ ਗਵਾਇਆ ਹੇ ॥੧॥
اِہ بُدھِ پائی مےَ سادھو کنّنہُ لیکھُ لِکھِئو دھُرِ ماتھےَ ۔۔	----	ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥

اِہ بِدھِ نانک ہرِ نَینٖ الوءِ --18--1--2--	----	ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥
ٹوڈی مہلا[1] 5 -- | محلا[1]-	----	ਟੋਡੀ ਮਹਲਾ ੫ ॥
گربِ گہلڑو مُوڑڑو ہِیئو رے --	----	ਗਰਬਿ ਗਹਿਲੜੋ ਮੂੜੜੋ ਹੀਓ ਰੇ ॥
ہِیئو مہراج ری مائِئو --	----	ਹੀਓ ਮਹਰਾਜ ਰੀ ਮਾਇਓ ॥
ڈِیہر نِیائی موہِ پھاکِئو رے -- رہاءُ --	----	ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥
گھنٞو گھنٞو گھنٞو سد لوڑے بِنُ لہنٞے کیٹھےَ پائِئو رے --	----	ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥
مہراج رو گاتھُ واہُو سِءُ لُبھڑِئو نِہبھاگڑو بھاہِ سنّجوئِئو رے --1--	----	ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥
سُنِ من سِیکھ سادھُو جن سگلو تھارے سگلے پّراچھت مِٹِئو رے --	----	ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥
جا کو لہنٞو مہراج ری گاٹھڑِیئو جن نانک گربھاسِ ن پئڑِئو رے --19--2--2--	----	ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
ٹوڈی مہلا[1] 5 گھرُ 5 دُپدے | محلا[1]-	----	ਟੋਡੀ ਮਹਲਾ ੫ ਘਰੁ ੫ ਦੁਪਦੇ
ੴ سِتگُر پّرسادِ --	Page# [716]	ੴ ਸਤਿਗੁਰ ਪ੍ਰਸਾਦਿ ॥
اَیسو گُنُ میرو پّربھ جی کِین --	----	ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥

پنّچ دوکھ ارُ اہمّ روگ اِہ تن تے سگل دُورِ کِین -- رہاءُ --	----	ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥
بنّدھن تورِ چھورِ بِکھِیا تے گُر کو سبدُ میرےَ ہِیئرےَ دِین --	----	ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥
رُوپُ انرُوپُ مورو کچھُ ن بیچارِئو پّریم گہِئو موہِ ہرِ رنّگ بھِین --1--	----	ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥
پیکھِئو لالنُ پاٹ بیچ کھوۓ اند چِتا ہرکھے پتِین --	----	ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥
تِس ہی کو گرِہُ سوئی پّربھُ نانکُ سو ٹھاکُرُ تِس ہی کو دھِین --2--1--20--	----	ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
مائی میرے من کی پّرِیتِ --	----	ਮਾਈ ਮੇਰੇ ਮਨ ਕੀ ਪ੍ਰੀਤਿ ॥
ایہی کرم دھرم جپ ایہی رام نام نِرمل ہےَ رِیتِ -- رہاءُ --	----	ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥
پّران ادھار جِیون دھن مورےَ دیکھن کءُ درسن پّربھ نیتِ --	----	ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥

باٹ گھاٹ توسا[1] سنّگِ مورے
من اپُنے کءُ مےَ ہرِ سکھا کِیت

--1-- | [1] توشا۔

ਬਾਟ ਘਾਟ ਤੋਸਾ ਸੰਗਿ ਮੋਰੇ
ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥

سنّت پرسادِ بھئے من نِرمل
کرِ کِرپا اپُنے کرِ لیت --

ਸੰਤ ਪ੍ਰਸਾਦਿ ਭਏ ਮਨ ਨਿਰਮਲ
ਕਰਿ ਕਿਰਪਾ ਅਪੁਨੇ ਕਰਿ ਲੀਤ ॥

سِمرِ سِمرِ نانک سُکھُ پائِیا
آدِ جُگادِ بھگتن کے مِیت

--21--2--2--

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ
ਆਦਿ ਜੁਗਾਦਿ ਭਗਤਨ ਕੇ ਮੀਤ
॥੨॥੨॥੨੧॥

ٹوڈی مہلا[1] 5 -- | [1] محلا۔

ਟੋਡੀ ਮਹਲਾ ੫ ॥

پربھ جی مِلُ میرے پران --

ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥

بِسرُ نہی نِمکھ ہِیئرے تے
اپنے بھگت کءُ پُورن دان -- رہاءُ --

ਬਿਸਰੁ ਨਹੀ ਨਿਮਖ ਹੀਅਰੇ ਤੇ
ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥

کھووہُ بھرمُ راکھُ میرے پرِیتم
انّترجامی سُگھڑ سُجان --

ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ
ਅੰਤਰਜਾਮੀ ਸੁਘੜ ਸੁਜਾਨ ॥

کوٹِ راج نام دھنُ میرےَ
انّمرِت درِسٹِ دھارہُ پربھ مان --1--

ਕੋਟਿ ਰਾਜ ਨਾਮ ਧਨੁ ਮੇਰੈ
ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥

آٹھ پہر رسنا گُن گاوےَ
جسُ پُورِ اگھاوہِ سمرتھ کان --

ਆਠ ਪਹਰ ਰਸਨਾ ਗੁਨ ਗਾਵੈ
ਜਸੁ ਪੂਰਿ ਅਘਾਵਹਿ ਸਮਰਥ ਕਾਨ ॥

تیری سرنِ جیئن کے داتے سدا سدا نانک کُربان[1] --2--3--22-- | [1]قُربان-	----	ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
پّربھ تیرے پگ کی دھُورِ --	----	ਪ੍ਰਭ ਤੇਰੇ ਪਗ ਕੀ ਧੂਰਿ ॥
دِین دئِیال پّرِیتم منموہن کرِ کِرپا میری لوچا پُورِ -- رہاءُ --	----	ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥
دہ دِس روِ رہِیا جسُ تُمرا انترجامی سدا ہجُورِ[1] -- | [1]حضُورِ-	----	ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥
جو تُمرا جسُ گاوہِ کرتے سے جن کبہُ ن مرتے جھُورِ --1--	----	ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥
دھنّدھ بنّدھ بنسے مائِیا کے سادھو سنّگتِ مٹے بِسُور --	----	ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥
سُکھ سنّپتِ بھوگ اِسُ جیء کے بِنُ ہرِ نانک جانے کُور --2--4--23--	----	ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥
ٹوڈی م: 5 --	----	ਟੋਡੀ ਮਃ ੫ ॥
مائی میرے من کی پیاس --	----	ਮਾਈ ਮੇਰੇ ਮਨ ਕੀ ਪਿਆਸ ॥

اِکُ کھِنُ رہِ ن سکۓ بِنُ پ٘رِیتم درسن دیکھن کۓ دھاری منِ آس -- رہاءُ --	----	ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥
سِمرۓ نامُ نِرنّجن کرتے من تن تے سبھِ کِلوِکھ ناس --	----	ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥
پُورن پارب٘رہم سُکھداتے اِبناسی بِمل جا کو جاس --1--	----	ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥
سنّت پ٘رسادِ میرے پُور منورتھ کرِ کِرپا بھیٹے گُݨتاس --	----	ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥
سانْتِ سہج سُوکھ منِ اُپجِئو کوٹِ سُور نانک پرگاس --24--5--2--	----	ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥
ٹوڈی مہلا [1] 5 -- | محلا [1]	Page# [717]	ਟੋਡੀ ਮਹਲਾ ੫ ॥
ہرِ ہرِ پتِت پاون --	----	ਹਰਿ ਹਰਿ ਪਤਿਤ ਪਾਵਨ ॥
جیء پ٘ران مان سُکھداتا انّترجامی من کو بھاون -- رہاءُ --	----	ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥
سُنّدرُ سُگھڑُ چتُرُ سبھ بیتا رِد داس نِواس بھگت گُن گاون --	----	ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥

نِرمل رُوپ انُوپ سُیامی کرم بھُومِ بیجن سو کھاون --1--	----	ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥
بِسمن بِسم بھئے بِسمادا آن ن بیئو دُوسر لاون --	----	ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥
رسنا سِمرِ سِمرِ جسُ جِیوا نانک داس سدا بلِ جاون --25--6--2--	----	ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥
ٹوڈی مہلا[1] 5 -- | [1]محلا-	----	ਟੋਡੀ ਮਹਲਾ ੫ ॥
مائی مائِیا چھلُ --	----	ਮਾਈ ਮਾਇਆ ਛਲੁ ॥
ترِݨ کی اگنِ میگھ کی چھائِیا گوبِد بھجن بِنُ ہڑ کا جلُ -- رہاءُ --	----	ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥
چھوڈِ سِیانپ بہُ چترُائی دُءِ کر جوڑِ سادھ مگِ چلُ --	----	ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥
سِمرِ سُیامی انّترجامی مانُکھ دیہ کا اِہُ اُوتم پھلُ --1--	----	ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥
بید بکھِیان کرت سادھُو جن بھاگِہین سمجھت نہی کھلُ --	----	ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥

پریم بھگتِ راچے جن نانک ہرِ سِمرنِ دہن بھئے مل --26--7--2--	ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥
ٹوڈی مہلا[1] 5 -- | محلا[1]-	ਟੋਡੀ ਮਹਲਾ ੫ ॥
مائی چرن گُر مِٹھے --	ਮਾਈ ਚਰਨ ਗੁਰ ਮੀਠੇ ॥
وڈے بھاگِ دیوے پرمیسرُ کوٹِ پھلا درسن گُر ڈِٹھے -- رہاءُ --	ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥
گُن گاوت اچُت ابِناسی کام کرودھ بنسے مد ڈھِٹھے --	ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥
استھِر بھئے ساچ رنگِ راتے جنم مرن باہُرِ نہی پِٹھے --1--	ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥
بِنُ ہرِ بھجن رنگ رس جیتے سنّت دئیال جانے سبھِ جھوٹھے --	ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥
نام رتنُ پائِئو جن نانک نام بِہُون چلے سبھِ مُوٹھے --27--8--2--	ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥
ٹوڈی مہلا[1] 5 -- | محلا[1]-	ਟੋਡੀ ਮਹਲਾ ੫ ॥
سادھسنّگِ ہرِ ہرِ نامُ چِتارا --	ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥

سہج انندُ ہووے دِنُ راتی انکُرُ بھلو ہمارا -- رہاءُ --	ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥
گُرُ پُورا بھیٹِئو بڈبھاگی جا کو انّت ن پاراوارا --	ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥
کرُ گہِ کاڈھِ لیئو جنُ اپُنا بِکھُ ساگر سنّسارا --1--	ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥
جنم مرن کاٹے گُر بچنی بہُڑِ ن سنّکٹ دُیارا --	ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥
نانک سرنِ گہی سُیامی کی پُنہ پُنہ نمسکارا --2--9--28--	ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥
ٹوڈی مہلا[1] 5 -- | محلا[1]	ਟੋਡੀ ਮਹਲਾ ੫ ॥
مائی میرے من کو سُکھُ --	ਮਾਈ ਮੇਰੇ ਮਨ ਕੋ ਸੁਖੁ ॥
کوٹِ انند راج سُکھُ بھگوے ہرِ سِمرت بنسے سبھ دُکھُ --1-- رہاءُ --	ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥
کوٹِ جنم کے کِلبِکھ ناسہِ سِمرت پاون تن من سُکھ --	ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥
دیکھِ سرُوپُ پُورنُ بھئی آسا درسنُ بھیٹت اُتری بھُکھ --1--	ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥

چارِ پدارتھ اسٹ مہا سِدھِ کامدھین پارجات ہرِ ہرِ رُکھُ --	----	ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
نانک سرنِ گہی سُکھ ساگر جنم مرن پھِرِ گربھ ن دھُکھُ --29--10--2--	----	ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥
ٹوڈی مہلا[1] 5 -- | محلا	----	ਟੋਡੀ ਮਹਲਾ ੫ ॥
ہرِ ہرِ چرن رِدے اُر دھارے --	Page# [718]	ਹਰਿ ਹਰਿ ਚਰਨ ਰਿਦੈ ਉਰ ਧਾਰੇ ॥
سِمرِ سُیامی ستگُرُ اپُنا کارج سپھل ہمارے --1-- رہاءُ --	----	ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
پُنّن دان پُوجا پرمیسرُ ہرِ کیرتِ تتُ بیچارے --	----	ਪੁੰਨ ਦਾਨ ਪੂਜਾ ਪਰਮੇਸਰੁ ਹਰਿ ਕੀਰਤਿ ਤਤੁ ਬੀਚਾਰੇ ॥
گُن گاوت اتُل سُکھُ پائِیا ٹھاکُر اگم اپارے --1--	----	ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
جو جن پاربرّہمِ اپنے کینے تِن کا باہرِ کچھُ ن بیچارے --	----	ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
نام رتنُ سُنِ جپِ جپِ جیِوا ہرِ نانک کنّٹھ مجھارے --30--11--2--	----	ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
ٹوڈی مہلا[1] 9 | محلا	----	ਟੋਡੀ ਮਹਲਾ ੯

ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
کہءُ کہا اپنی ادھمائی --	----	ਕਹਉ ਕਹਾ ਅਪਨੀ ਅਧਮਾਈ ॥
اُرجھِءو کنک کامنی کے رس نہ کِیرتِ پّربھ گائی --1-- رہاءُ --	----	ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
جگ جھُوٹھے کءُ ساچُ جانِ کےَ تا سِءُ رُچ اُپجائی --	----	ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
دِین بنّدھ سِمرِئو نہی کبہُو ہوت جُ سنّگِ سہائی --1--	----	ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
مگن رہِءو مائِیا مےَ نِس دِنِ چھُٹی ن من کی کائی --	----	ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
کہِ نانک اب ناہِ انت گتِ بِنُ ہرِ کی سرنائی --2--1--31--	----	ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
ٹوڈی بانٔی بھگتاں کی	----	ਟੋਡੀ ਬਾਣੀ ਭਗਤਾਂ ਕੀ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
کوئی بولےَ نِروا کوئی بولےَ دُورِ --	----	ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
جل کی ماچھُلی چرےَ کھجُورِ --1--	----	ਜਲ ਕੀ ਮਾਛੁਲੀ ਚਰੈ ਖਜੂਰਿ ॥੧॥
کانْءِ رے بکبادُ لائِءو --	----	ਕਾਂਇ ਰੇ ਬਕਬਾਦੁ ਲਾਇਓ ॥
جِنِ ہرِ پائِءو تِنہِ چھپائِءو --1-- رہاءُ --	----	ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
پنّڈِتُ ہوءِ کےَ بیدُ بکھانےَ --	----	ਪੰਡਿਤੁ ਹੋਇ ਕੈ ਬੇਦੁ ਬਖਾਨੈ ॥

مُورکھُ نامدےءُ رامہِ جانےَ --2--1--	----	ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
کئُن کو کلنَکُ رہِئو رام نامُ لیت ہی --	----	ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
پتِت پوِت بھئے رامُ کہت ہی --1-- رہاءُ --	----	ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
رام سنّگِ نامدیو جن کءُ پ٘رتِگیا آئی --	----	ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
ایکادسی ب٘رتُ رہےَ کاہے کءُ تیِرتھ جائیِں --1--	----	ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥
بھنتِ نامدےءُ سُک٘رِت سُمتِ بھئے --	----	ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
گُرمتِ رامُ کہِ کو کو ن بیَکُنّٹھِ گئے --2--2--	----	ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
تیِنِ چھنّدے کھیلُ آچھےَ --1-- رہاءُ --	----	ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
کُنّبھار کے گھر ہاںڈی آچھےَ راجا کے گھر ساںڈی گو --	----	ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
بامن کے گھر راںڈی آچھےَ راںڈی ساںڈی ہاںڈی گو --1--	----	ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥

باݨیۓ کے گھر ہینْگ آچھےَ بھَیسر ماتھےَ سِینْگ گو --	----	ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
دیول مدھے لیِگُ آچھےَ لِیگُ سِیگُ ہِیگُ گو --2--	----	ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
تیلی کےَ گھر تیلُ آچھےَ جنگل مدھے بیل گو --	----	ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
مالی کے گھر کیل آچھےَ کیل بیل تیل گو --3--	----	ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
سنّتاں مدھے گوبِنّدُ آچھےَ گوکل مدھے سِیام گو --	----	ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
نامے مدھے رامُ آچھےَ رام سِیام گوبِنّد گو --4--3--	----	ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
راگُ بَیراڑی مہلا[1] 4 گھرُ 1 دُپدے | محلا[1]	----	ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ
ੴ سَتِگُر پْرسادِ --	Page# [719]	ੴ ਸਤਿਗੁਰ ਪ੍ਰਸਾਦਿ ॥
سُنِ من اکتھ کتھا ہرِ نام --	----	ਸੁਨਿ ਮਨ ਅਕਥ ਕਥਾ ਹਰਿ ਨਾਮ ॥
رِدھِ بُدھِ سِدھِ سُکھ پاوہِ بھجُ گُرمتِ ہرِ رام رام --1-- رہاءُ --	----	ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥
نانا کھیان پُران جسُ اُوتم کھٹ درسن گاوہِ رام --	----	ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥

سنّکر کروڑِ تیتّیس دھیائِئو نہی جانِئو ہرِ مرمام --1--	----	ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
سُرِ نر گݨ گنّدھرب جسُ گاوہِ سبھ گاوت جیت اُپام --	----	ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥
نانک کرِپا کری ہرِ جِن کءُ تے سنّت بھلے ہرِ رام --2--1--	----	ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥
بَیراڑی مہلا[1] 4 -- | محلا[1]	----	ਬੈਰਾੜੀ ਮਹਲਾ ੪ ॥
من مِلِ سنّت جنا جسُ گائِئو --	----	ਮਨ ਮਿਲਿ ਸੰਤ ਜਨਾ ਜਸੁ ਗਾਇਓ ॥
ہرِ ہرِ رتنُ رتنُ ہرِ نیکو گرِ ستگُرِ دانُ دِوائِئو --1-- رہاءُ --	----	ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥
تِسُ جن کءُ منُ تنُ سبھُ دیوءُ جِنِ ہرِ ہرِ نامُ سُنائِئو --	----	ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
دھنُ مائِیا سنّپےَ تِسُ دیوءُ جِنِ ہرِ میتُ مِلائِئو --1--	----	ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥
کھِنُ کِنّچت کرِپا کری جگدِیسرِ تب ہرِ ہرِ ہرِ جسُ دھیائِئو --	----	ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
جن نانک کءُ ہرِ بھیٹے سُیامی دُکھُ ہئُمےَ روگُ گوائِئو --2--2--	----	ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥
بَیراڑی مہلا[1] 4 -- | محلا[1]	----	ਬੈਰਾੜੀ ਮਹਲਾ ੪ ॥

ہرِ جنُ رام نام گُن گاوے --	----	ਹਰਿ ਜਨੁ ਰਾਮ ਨਾਮ ਗੁਨ ਗਾਵੈ ॥
جے کوئی نِنّد کرے ہرِ جن کی اپنا گُنُ ن گواوے --1-- رہاءُ --	----	ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
جو کِچھُ کرے سُ آپے سُیامی ہرِ آپے کار کماوے --	----	ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
ہرِ آپے ہی متِ دیوے سُیامی ہرِ آپے بولِ بُلاوے --1--	----	ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥
ہرِ آپے پنّچ تتُ بِستھارا وِچِ دھاتُو پنّچ آپ پاوے --	----	ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
جن نانک ستگُرُ میلے آپے ہرِ آپے جھگرُ چُکاوے --2--3--	Page# [720]	ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
بَیراڑی مہلا[1] 4 -- | [1]محلا	----	ਬੈਰਾੜੀ ਮਹਲਾ ੪ ॥
جپ من رام نامُ نِستارا --	----	ਜਪਿ ਮਨ ਰਾਮ ਨਾਮੁ ਨਿਸਤਾਰਾ ॥
کوٹ کوٹنّتر کے پاپ سبھِ کھووے ہرِ بھوجلُ پارِ اُتارا --1-- رہاءُ --	----	ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
کائِیا نگرِ بست ہرِ سُیامی ہرِ نربھءُ نرویرُ نرنّکارا --	----	ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
ہرِ نِکٹِ بست کچھُ ندرِ ن آوے ہرِ لادھا گُر وِیچارا --1--	----	ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥

ہرِ آپے ساہُ سراپھُ[1] رتنُ ہِیرا ہرِ آپِ کِیا پاسارا ۔۔ | [1]صراف۔	----	ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
نانک جِسُ کرِپا کرے سُ ہرِ نامُ وِہاجھے سو ساہُ سچا ونجارا ۔۔2۔۔4۔۔	----	ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
بَیراڑی مہلا[1] 4 ۔۔ | [1]محلا۔	----	ਬੈਰਾੜੀ ਮਹਲਾ ੪ ॥
جپِ من ہرِ نرنّجنُ نرنّکارا ۔۔	----	ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
سدا سدا ہرِ دھِیائیۓ سُکھداتا جا کا انتُ ن پاراوارا ۔۔1۔۔ رہاءُ ۔۔	----	ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥
اگنِ کُنّٹ مہِ اُردھ لِو لاگا ہرِ راکھےَ اُدر منّجھارا ۔۔	----	ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥
سو اَیسا ہرِ سیوہُ میرے من ہرِ انّتِ چھڈاونہارا ۔۔1۔۔	----	ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥
جا کےَ ہِردےَ بسِیا میرا ہرِ ہرِ تِسُ جن کءُ کرہُ نمسکارا ۔۔	----	ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥
ہرِ کرِپا تے پائیۓَ ہرِ جپُ نانک نامُ ادھارا ۔۔2۔۔5۔۔	----	ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥
بَیراڑی مہلا[1] 4 ۔۔ | [1]محلا۔	----	ਬੈਰਾੜੀ ਮਹਲਾ ੪ ॥
جپِ من ہرِ ہرِ نامُ نِت دھِیاءِ ۔۔	----	ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥

جو اِچھہِ سوئی پھلُ پاوہِ پھِرِ دُوکھُ ن لاگے آءِ --1-- رہاءُ --	----	ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥
سو جپُ سو تپُ سا بّرت پُوجا جِتُ ہر سِءُ پّریتِ لگاءِ --	----	ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥
بِنُ ہر پّریتِ ہور پّریت سبھ جھوٗٹھی اِک کھِن مہِ بِسرِ سبھ جاءِ --1--	----	ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥
توُ بیئنّتُ سرب کل پُورا کِچھُ کِیمتِ[1] کہی ن جاءِ -- | [1]قیمتِ-	----	ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥
نانک سرݨِ تُمہاری ہرِ جیءُ بھاوے توے چھڈاءِ --2--6--	----	ਨਾਨਕ ਸਰਣਿ ਤੁਮ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
راگ بَیراڑی مہلا[1] 5 گھرُ 1 | [1]محلا-	----	ਰਾਗੁ ਬੈਰਾੜੀ ਮਹਲਾ ੫ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سنّت جنا مِل ہرِ جسُ گائِئو --	----	ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
کوٹِ جنم کے دُوکھ گوائِئو --1-- رہاءُ --	----	ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
جو چاہت سوئی من پائِئو --	----	ਜੋ ਚਾਹਤ ਸੋਈ ਮਨਿ ਪਾਇਓ ॥
کرِ کرِپا ہرِ نامُ دِوائِئو --1--	----	ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
سرب سُوکھ ہرِ نامِ وڈائی --	----	ਸਰਬ ਸੁਖ ਹਰਿ ਨਾਮਿ ਵਡਾਈ ॥
گُر پّرسادِ نانک مت پائی --2--1--7--	----	ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥
راگ تِلنگ مہلا[1] 1 گھرُ 1 | [1]محلا-	----	ਰਾਗੁ ਤਿਲੰਗ ਮਹਲਾ ੧ ਘਰੁ ੧

Page# [721]

ੴ سِتنامُ کرتا پُرکھُ نِربھءُ نِروَیرُ اکال مُورتِ
اجُونی سَیبھن گُرپ्رسادِ --

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

یک ارج[1] گپھتم[2] پیسِ[3] تو
در گوس[4] کُن کرتار -- | [1]عرض- [2]گُفتم-
[3]پیشِ- [4]گوش-

ਯਕ ਅਰਜ ਗੁਫਤਮ ਪੇਸਿ ਤੋ
ਦਰ ਗੋਸ ਕੁਨ ਕਰਤਾਰ ॥

ہکا[1] کبِیر کرِیم تُو
بیئَیب[2] پروردگار --1-- | [1]حقا- [2]بیعیب-

ਹਕਾ ਕਬੀਰ ਕਰੀਮ ਤੂ
ਬੇਐਬ ਪਰਵਦਗਾਰ ॥੧॥

دُنِیا مُکامے[1] پھانی[2]
تہکِیک[3] دِل دانی -- | [1]مُقامے- [2]فانی-
[3]تحقِیق-

ਦੁਨੀਆ ਮੁਕਾਮੇ ਫਾਨੀ
ਤਹਕੀਕ ਦਿਲ ਦਾਨੀ ॥

مم سر مُوءِ اجرائیل[1] گِرپھتہ[2]
دِل ہیچِ ن دانی --1-- رہاءُ -- |
[1]عزرائیل- [2]گِرفتہ-

ਮਮ ਸਰ ਮੂਇ ਅਜਰਾਈਲ ਗਿਰਫਤਹ
ਦਿਲ ਹੇਚਿ ਨ ਦਾਨੀ ॥੧॥ ਰਹਾਉ ॥

جن[1] پِسر پدر بِرادراں
کس نیس دستنگِیر -- | [1]زن-

ਜਨ ਪਿਸਰ ਪਦਰ ਬਿਰਾਦਰਾਂ
ਕਸ ਨੇਸ ਦਸਤੰਗੀਰ ॥

آکھِر[1] بِئپھتم[2] کس ن دارد
چُوں سود[3] تکبِیر --2-- | [1]آخِر- [2]بِئُفتم-
[3]شود-

ਆਖਿਰ ਬਿਅਫਤਮ ਕਸ ਨ ਦਾਰਦ
ਚੂੰ ਸਵਦ ਤਕਬੀਰ ॥੨॥

سب روج[1] گستم[2] در ہوا
کردیم بدی کھیال[3] ـــ | [1]روز۔ [2]غشتم۔
[3]خیال۔
---- ਸਬ ਰੋਜ ਗਸਤਮ ਦਰ ਹਵਾ
ਕਰਦੇਮ ਬਦੀ ਖਿਆਲ ॥

گاہے ن نیکی کار کردم
مم اِین چِنی اہوال[1] ـــ3ـــ | [1]احوال۔
---- ਗਾਹੇ ਨ ਨੇਕੀ ਕਾਰ ਕਰਦਮ
ਮਮ ਈ ਚਿਨੀ ਅਹਵਾਲ ॥੩॥

بدبکھت[1] ہم چُ بکھِیل[2] گاپھِل[3]
بینجر[4] بیباک[5] ـــ | [1]بدبخت۔ [2]بخیل۔ [3]غافِل۔
[4]بینظر۔ [5]بیباق۔
---- ਬਦਬਖਤ ਹਮ ਚੁ ਬਖੀਲ ਗਾਫਿਲ
ਬੇਨਜਰ ਬੇਬਾਕ ॥

نانک بُگوید جن تُرا
تیرے چاکراں پا کھاک[1] ـــ4ـــ1ـــ |
[1]خاک۔
---- ਨਾਨਕ ਬੁਗੋਯਦ ਜਨੁ ਤੁਰਾ
ਤੇਰੇ ਚਾਕਰਾਂ ਪਾ ਖਾਕ ॥੪॥੧॥

تِلنگ مہلا[1] 1 گھر 2 | [1]محلا۔ ---- ਤਿਲੰਗ ਮਹਲਾ ੧ ਘਰੁ ੨

ੴ ستِگر پرسادِ ـــ ---- ੴ ਸਤਿਗੁਰ ਪ੍ਰਸਾਦਿ ॥

بھءُ تیرا بھانگ کھلڑی میرا چِیتُ ـــ ---- ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥

مےَ دیوانا بھئیا اتیتُ ـــ ---- ਮੈ ਦੇਵਾਨਾ ਭਇਆ ਅਤੀਤੁ ॥

کر کاسا درسن کی بھُوکھ ـــ ---- ਕਰ ਕਾਸਾ ਦਰਸਨ ਕੀ ਭੂਖ ॥

مےَ دِر ماگءُ نیتا نیت ـــ1ـــ ---- ਮੈ ਦਰਿ ਮਾਗਉ ਨੀਤਾ ਨੀਤ ॥੧॥

تءُ درسن کی کرءُ سماءِ ـــ ---- ਤਉ ਦਰਸਨ ਕੀ ਕਰਉ ਸਮਾਇ ॥

مےَ دِر ماگتُ بھیکھیا پاءِ ـــ1ـــ رہاءُ ـــ ---- ਮੈ ਦਰਿ ਮਾਗਤੁ ਭੀਖਿਆ ਪਾਇ ॥੧॥
ਰਹਾਉ ॥

کیسرِ کسم مِرگمےَ ہرنّا سرب سرِیری چڑّھنّا --	----	ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਣਾ ॥
چنّدن بھگتا جوتِ اِنیہی سربے پرملُ کرنّا --2--	----	ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥
گھِء پٹ بھانْڈا کہےَ ن کوءِ --	----	ਘਿਅ ਪਟ ਭਾਂਡਾ ਕਹੈ ਨ ਕੋਇ ॥
اَیسا بھگتُ ورن مہِ ہوءِ --	----	ਐਸਾ ਭਗਤੁ ਵਰਨ ਮਹਿ ਹੋਇ ॥
تیرےَ نامِ نِوے رہے لِو لاءِ --	----	ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥
نانک تِن درِ بھِیکھِیا پاءِ --3--1--2--	----	ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥
تِلنّگ مہلا[1] 1 گھرُ 3 | [1]محلا۔	----	ਤਿਲੰਗ ਮਹਲਾ ੧ ਘਰੁ ੩
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
اِہُ تنُ مائِیا پاہِیا پِیارے لِیتڑا لبِ رنّگاۓ --	----	ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
میرےَ کنّت ن بھاوےَ چولڑا پِیارے کِءُ دھن سیجےَ جاۓ --1--	----	ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ہنّءُ کُربانےَ[1] جاءُ مِہروانا ہنّءُ کُربانےَ[2] جاءُ -- | [1]قُربانےَ۔ [2]قُربانےَ۔	Page# [722]	ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ہنّءُ کُربانےَ[1] جاءُ تِنا کے لَینِ جو تیرا ناءُ -- | [1]قُربانےَ۔	----	ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

لَینِ جو تیرا ناءُ تِنا کے ہنءُ سد کُربانےَ[1] جاءُ --1-- رہاءُ -- | [1]قُربانے-	----	ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
کائِیا رنّگنِ جے تھیۓَ پِیارے پائیۓَ ناءُ مجِیٹھ --	----	ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
رنّگنڑ والا جے رنّگے ساہِبُ[1] اَیسا رنّگُ ن ڈِیٹھ --2-- | [1]صاحِبُ-	----	ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
جِن کے چولے رتڑے پِیارے کنّتُ تِنا کے پاسِ --	----	ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
دھوڑِ تِنا کی جے ملے جی کہُ نانک کی ارداسِ[1] --3-- | [1]عرداسِ-	----	ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
آپے ساجے آپے رنّگے آپے ندرِ کرےءِ --	----	ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
نانک کامنڑِ کنّتے بھاوےَ آپے ہی راوےءِ --4--1--3--	----	ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
تِلنّگ م: 1 --	----	ਤਿਲੰਗ ਮਃ ੧ ॥
اِیانڑِیۓ مانڑا کاءِ کریہِ --	----	ਇਆਨੜੀਏ ਮਾਨੜਾ ਕਾਇ ਕਰੇਹਿ ॥
آپنڑےَ گھرِ ہرِ رنّگو کی ن مانڑیہِ --	----	ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥

سہُ نیڑے دھن کنّملیئے
باہرُ کِیا ڈھُوڈھیہِ --

ਸਹੁ ਨੇੜੈ ਧਨ ਕੰਮਲੀਏ
ਬਾਹਰੁ ਕਿਆ ਢੂਢੇਹਿ ॥

بھےَ کِیا دیہِ سلائِیا نیَݨٹی
بھاو کا کرِ سِیگارو --

ਭੈ ਕੀਆ ਦੇਹਿ ਸਲਾਈਆ ਨੈਣੀ
ਭਾਵ ਕਾ ਕਰਿ ਸੀਗਾਰੋ ॥

تا سوہاگݨِ جاݨیئے لاگی
جا سہُ دھرے پِیارو --1--

ਤਾ ਸੋਹਾਗਣਿ ਜਾਣੀਐ ਲਾਗੀ
ਜਾ ਸਹੁ ਧਰੇ ਪਿਆਰੋ ॥੧॥

اِیاݨی بالی کِیا کرے
جا دھن کنّت ن بھاوے --

ਇਆਣੀ ਬਾਲੀ ਕਿਆ ਕਰੇ
ਜਾ ਧਨ ਕੰਤ ਨ ਭਾਵੈ ॥

کرݨ پلاہ کرے بہُتیرے
سا دھن مہلُ[1] ن پاوے -- | [1]محلُ-

ਕਰਣ ਪਲਾਹ ਕਰੇ ਬਹੁਤੇਰੇ
ਸਾ ਧਨ ਮਹਲੁ ਨ ਪਾਵੈ ॥

وِݨُ کرما کِچھُ پائیئے ناہی
جے بہُتیرا دھاوے --

ਵਿਣੁ ਕਰਮਾ ਕਿਛੁ ਪਾਈਐ ਨਾਹੀ
ਜੇ ਬਹੁਤੇਰਾ ਧਾਵੈ ॥

لب لوبھ اہنّکار کی ماتی
مائِیا ماہِ سماݨی --

ਲਬ ਲੋਭ ਅਹੰਕਾਰ ਕੀ ਮਾਤੀ
ਮਾਇਆ ਮਾਹਿ ਸਮਾਣੀ ॥

اِنی باتی سہُ پائیئے ناہی
بھئی کامݨِ اِیاݨی --2--

ਇਨੀ ਬਾਤੀ ਸਹੁ ਪਾਈਐ ਨਾਹੀ
ਭਈ ਕਾਮਣਿ ਇਆਣੀ ॥੨॥

جاءِ پُچھہُ سوہاگݨی واہے
کِنی باتی سہُ پائیئے --

ਜਾਇ ਪੁਛਹੁ ਸੋਹਾਗਣੀ ਵਾਹੈ
ਕਿਨੀ ਬਾਤੀ ਸਹੁ ਪਾਈਐ ॥

جو کِچھُ کرے سو بھلا کرِ مانیئَ ہِکمتِ[1] ہُکمُ[2] چُکائیئَ -- | [1]حِکمتِ- [2]حُکمُ-	----	ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
جا کے پ٘ریمِ پدارتھُ پائیئَ تءُ چرݨی چِتُ لائیئَ --	----	ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥
سہُ کہے سو کیجے تنُ منو دِجے اَیسا پرملُ لائیئَ --	----	ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
ایو کہہِ سوہاگݨی بھَیݨے اِنی باتی سہُ پائیئَ --3--	----	ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥
آپُ گوائیئَ تا سہُ پائیئَ اءُرُ کَیسی چتُرائی --	----	ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
سہُ ندرِ کرِ دیکھے سو دِنُ لیکھے کامݨِ نءُ نِدھِ پائی --	----	ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
آپݨے کنّت پِیاری سا سوہاگݨِ نانک سا سبھرائی --	----	ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
اَیسے رنّگِ راتی سہج کی ماتی اہِنِسِ بھاءِ سماݨی --	----	ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
سُنّدرِ ساءِ سرُوپ بِچکھݨِ کہیئَ سا سِیاݨی --4--2--4--	----	ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥
تِلنّگ مہلا[1] 1 -- | [1]محلا-	----	ਤਿਲੰਗ ਮਹਲਾ ੧ ॥

جَیسی مےَ آوےَ کھسم[1] کی باݨی
تَیسڑا کری گِیانُ وے لالو -- | [1]خصم-

ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ ॥

پاپ کی جنّج لےَ کابلہُ دھاِئیا
جوری[1] منّگےَ دانُ وے لالو -- | [1]زوری-

ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ ॥

سرمُ دھرمُ دُءِ چھپِ کھلوۓ
کُوڑُ پھِرےَ پردھانُ وے لالو --

ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ ॥

کاجِیا[1] بامنڑا کی گل تھکی
اگدُ[2] پڑےَ سَیتانُ[3] وے لالو -- |
[1]قاضِیا- [2]عگدُ- [3]شَیطانُ-

ਕਾਜੀਆ ਬਾਮਣਾ ਕੀ ਗਲ ਥਕੀ
ਅਗਦੁ ਪੜੈ ਸੈਤਾਨੁ ਵੇ ਲਾਲੋ ॥

مُسلمانِیا پڑہِ کتیبا
کسٹ مہِ کرہِ کھُداءِ[1] وے لالو -- | [1]خُداءِ-

ਮੁਸਲਮਾਨੀਆ ਪੜਹਿ ਕਤੇਬਾ
ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥

جاتِ[1] سناتی ہورِ ہِدواِنڑیا
ایہِ بھی لکھےَ لاءِ وے لالو -- | [1]زاتِ-

ਜਾਤਿ ਸਨਾਤੀ ਹੋਰਿ ਹਿਦਵਾਣੀਆ
ਏਹਿ ਭੀ ਲੇਖੈ ਲਾਇ ਵੇ ਲਾਲੋ ॥

کھُون[1] کے سوہلے گاوِیئہِ نانک
رتُ کا کُنّگو پاءِ وے لالو --1-- |
[1]خُون-

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ
ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥

ساہِب[1] کے گُݨ نانکُ گاوےَ
ماس پُری وِچ آکھُ مسولا -- | [1]صاحِب-

Page# [723]

ਸਾਹਿਬ ਕੇ ਗੁਣ ਨਾਨਕੁ ਗਾਵੈ
ਮਾਸ ਪੁਰੀ ਵਿਚਿ ਆਖੁ ਮਸੋਲਾ ॥

جِن اُپائی رنّگِ روائی
بَیٹھا وکھےَ وکھِ اِکیلا --

ਜਿਨਿ ਉਪਾਈ ਰੰਗਿ ਰਵਾਈ
ਬੈਠਾ ਵੇਖੈ ਵਖਿ ਇਕੇਲਾ ॥

سچا سو ساہِبُ[1] سچُ تپاوسُ سچڑاِنیاءُ کریگُ مسولا -- | [1]صاحِبُ-	----	ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
کائِیا کپڑُ ٹُکُ ٹُکُ ہوسی ہِدُستانُ سمالسی بولا --	----	ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
آونِ اٹھترے جانِ ستانوے ہورُ بھی اُٹھسی مرد کا چیلا --	----	ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
سچ کی بانٹی نانکُ آکھے سچُ سُنائِسی سچ کی بیلا --2--3--5--	----	ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
تِلنگ مہلا[1] 4 گھرُ 2 | [1]محلا-	----	ਤਿਲੰਗ ਮਹਲਾ ੪ ਘਰੁ ੨
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
سبھِ آئے ہُکمِ[1] کھسماہُ ہُکمِ[2] سبھ ورتنی -- | [1]حکمِ- [2]حکمِ-	----	ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥
سچُ ساہِبُ[1] ساچا کھیلُ سبھُ ہرِ دھنی --1-- | [1]صاحِبُ-	----	ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥
سالاہِہُ[1] سچُ سبھ اُوپرِ ہرِ دھنی -- | [1]سالاحِہُ-	----	ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥
جِسُ ناہی کوءِ سرِیکُ[1] کِسُ لیکھےء گنی -- رہاءُ -- | [1]شرِیکُ-	----	ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥

پئُݨ پاݨی دھرتی آکاسُ
گھر مندر ہرِ بنی --

ਪਉਣ ਪਾਣੀ ਧਰਤੀ ਆਕਾਸੁ
ਘਰ ਮੰਦਰ ਹਰਿ ਬਨੀ ॥

وِچ ورتے نانک آپ
جھوٹھُ کہُ کیا گنی --2--1--

ਵਿਚਿ ਵਰਤੈ ਨਾਨਕ ਆਪਿ
ਝੂਠੁ ਕਹੁ ਕਿਆ ਗਨੀ ॥੨॥੧॥

تِلنگ مہلا[1] 4 -- | محلا[1]-

ਤਿਲੰਗ ਮਹਲਾ ੪ ॥

نِت نِہپھل کرم کماءِ
بپھاوے دُرمتیا --

ਨਿਤ ਨਿਹਫਲ ਕਰਮ ਕਮਾਇ
ਬਫਾਵੈ ਦੁਰਮਤੀਆ ॥

جب آنے ولونچ کرِ جھوٹھُ
تب جانے جگُ جِتیا --1--

ਜਬ ਆਣੈ ਵਲਵੰਚ ਕਰਿ ਝੂਠੁ
ਤਬ ਜਾਣੈ ਜਗੁ ਜਿਤੀਆ ॥੧॥

اَیسا باجی[1] سَیسارُ
ن چیتے ہرِ ناما -- | بازی[1]-

ਐਸਾ ਬਾਜੀ ਸੈਸਾਰੁ
ਨ ਚੇਤੈ ਹਰਿ ਨਾਮਾ ॥

کھِن مہِ بنسے سبھ جھوٹھُ
میرے من دھیاءِ راما -- رہاءُ --

ਖਿਨ ਮਹਿ ਬਿਨਸੈ ਸਭੁ ਝੂਠੁ
ਮੇਰੇ ਮਨ ਧਿਆਇ ਰਾਮਾ ॥ ਰਹਾਉ ॥

سا ویلا چِت ن آوے
جِت آءِ کنٹکُ کالُ گرسے --

ਸਾ ਵੇਲਾ ਚਿਤਿ ਨ ਆਵੈ
ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥

تِس نانک لئے چھڈاءِ
جِس کرِپا کرِ ہِردے وسے --2--2--

ਤਿਸੁ ਨਾਨਕ ਲਏ ਛਡਾਇ
ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥

تِلنگ مہلا[1] 5 گھر 1 | محلا[1]-

ਤਿਲੰਗ ਮਹਲਾ ੫ ਘਰੁ ੧

ੴ ستگر پرسادِ --

ੴ ਸਤਿਗੁਰ ਪ੍ਰਸਾਦਿ ॥

کھاک[1] نُور کردنّ آلم[2] دُنِیاءِ ـ ـ | [1]خاکـ [2]آلمـ	----	ਖਾਕ ਨੂਰ ਕਰਦੰ ਆਲਮ ਦੁਨੀਆਇ ॥
اسمان جِمی[1] درکھت[2] آب پَیدائِس[3] کھُداءِ[4] ـ ـ1ـ ـ | [1]زِمیـ [2]درختـ [3]پَیدائِشـ [4]خُداءِـ	----	ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥
بنّدے چسم[1] دِیدنّ پھناءِ[2] ـ ـ | [1]چشمـ [2]فناءِـ	----	ਬੰਦੇ ਚਸਮ ਦੀਦੰ ਫਨਾਇ ॥
دُنِیْیا مُردار کھُردنی[1] گاپھل[2] ہواءِ ـ ـ رہاءُ ـ ـ | [1]خُردنیـ [2]غافلـ	----	ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥
گَیبان[1] ہَیوان[2] ہرام[3] کَستنی مُردار بکھوراءِ[4] ـ ـ | [1]غَیبانـ [2]حَیوانـ [3]حرامـ [4]بخوراءِـ	----	ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥
دِل کبج[1] کبجا[2] کادرو[3] دوجک[4] سجاءِ[5] ـ ـ2ـ ـ | [1]قبضـ [2]قبضاـ [3]قادروـ [4]دوزکـ [5]سزاءِـ	----	ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥
ولی نِیامتِ بِرادرا دربار مِلک کھاناءِ[1] ـ ـ | [1]خاناءِـ	----	ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥
جب اجرائِیلُ[1] بستنی تب چِ کارے بِداءِ ـ ـ3ـ ـ | [1]عزرائِیلُـ	----	ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥
ہوال[1] مالُوم کردنّ پاک الاہ ـ ـ | [1]حوالـ	----	ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥
بُگو نانک اردِاس[1] پیسِ[2] درویس[3] بنّداہ ـ ـ4ـ ـ1ـ ـ | [1]عردِاسـ [2]پیشِـ [3]درویشـ	----	ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥
تِلنّگ گھرُ 2 مہلا[1] 5 ـ ـ | [1]محلاـ	----	ਤਿਲੰਗ ਘਰੁ ੨ ਮਹਲਾ ੫ ॥

تُدھُ بِنُ دُوجا ناہی کوءِ --	----	ਤੁਧੁ ਬਿਨੁ ਦੂਜਾ ਨਾਹੀ ਕੋਇ ॥
تُو کرتارُ کرہِ سو ہوءِ --	----	ਤੂ ਕਰਤਾਰੁ ਕਰਹਿ ਸੋ ਹੋਇ ॥
تیرا جورُ[1] تیری منِ ٹیک -- | زورُ[1]-	----	ਤੇਰਾ ਜੋਰੁ ਤੇਰੀ ਮਨਿ ਟੇਕ ॥
سدا سدا جپِ نانک ایک --1--	----	ਸਦਾ ਸਦਾ ਜਪਿ ਨਾਨਕ ਏਕ ॥੧॥
سبھ اُوپرِ پاربرّہمُ داتارُ --	----	ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
تیری ٹیک تیرا آدھارُ -- رہاءُ --	----	ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
ہےَ تُوہےَ تُو ہوونہار --	----	ਹੈ ਤੂਹੈ ਤੂ ਹੋਵਨਹਾਰ ॥
اگم اگادھِ اُوچ آپار --	Page# [724]	ਅਗਮ ਅਗਾਧਿ ਊਚ ਆਪਾਰ ॥
جو تُدھُ سیوہِ تِن بھءُ دُکھُ ناہِ --	----	ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥
گُر پرسادِ نانک گُݨ گاہِ --2--	----	ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥
جو دِسےَ سو تیرا رُوپُ --	----	ਜੋ ਦੀਸੈ ਸੋ ਤੇਰਾ ਰੂਪੁ ॥
گُݨ نِدھان گوِنّد انُوپ --	----	ਗੁਣ ਨਿਧਾਨ ਗੋਵਿੰਦ ਅਨੂਪ ॥
سِمرِ سِمرِ سِمرِ جن سوءِ --	----	ਸਿਮਰਿ ਸਿਮਰਿ ਸਿਮਰਿ ਜਨ ਸੋਇ ॥
نانک کرمِ پراپتِ ہوءِ --3--	----	ਨਾਨਕ ਕਰਮਿ ਪਰਾਪਤਿ ਹੋਇ ॥੩॥
جِنِ جپِیا تِس کءُ بلِہار --	----	ਜਿਨਿ ਜਪਿਆ ਤਿਸ ਕਉ ਬਲਿਹਾਰ ॥
تِس کےَ سنّگِ ترےَ سنّسار --	----	ਤਿਸ ਕੈ ਸੰਗਿ ਤਰੈ ਸੰਸਾਰ ॥
کہُ نانک پ٘ربھ لوچا پُورِ --	----	ਕਹੁ ਨਾਨਕ ਪ੍ਰਭ ਲੋਚਾ ਪੂਰਿ ॥
سنّت جنا کی باچھءُ دھُورِ --4--2--	----	ਸੰਤ ਜਨਾ ਕੀ ਬਾਛਉ ਧੂਰਿ ॥੪॥੨॥
تِلنّگ مہلا[1] 5 گھرُ 3 -- | محلا[1]-	----	ਤਿਲੰਗ ਮਹਲਾ ੫ ਘਰੁ ੩ ॥

مِہروانُ ساہِبُ[1] مِہروانُ ـ ـ | [1]صاحِبُ۔	----	ਮਿਹਰਵਾਨੁ ਸਾਹਿਬੁ ਮਿਹਰਵਾਨੁ ॥
ساہِبُ[1] میرا مِہروانُ ـ ـ | [1]صاحِبُ۔	----	ਸਾਹਿਬੁ ਮੇਰਾ ਮਿਹਰਵਾਨੁ ॥
جی ء سگل کءُ دےءِ دانُ ـ ـ رہاءُ ـ ـ	----	ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥
تُو کاہے ڈولہِ پ٘رانِیا تُدھُ راکھَیگا سِرجنْہارُ ـ ـ	----	ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
جِنِ پَیدائِسِ[1] تُو کِیا سوئی دےءِ آدھارُ ـ ـ1ـ ـ | [1]پَیدائِش۔	----	ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥
جِنِ اُپائی میدنی سوئی کردا سار ـ ـ	----	ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥
گھٹِ گھٹِ مالکُ دِلا کا سچا پروِدگارُ ـ ـ2ـ ـ	----	ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥
کُدرتِ[1] کیِم[2] ن جانْیئَے وڈا ویپرواہُ ـ ـ | [1]قُدرتِ۔ [2]قِیم۔	----	ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥
کرِ بنّدے تُو بنّدگی جِچرُ گھٹ مہِ ساہُ ـ ـ3ـ ـ	----	ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥
تُو سمرتھُ اکتھُ اگوچرُ جی ءُ پِنّڈُ تیری راسِ ـ ـ	----	ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
رہم[1] تیری سُکھُ پائِیا سدا نانک کی ارداسِ[2] ـ ـ4ـ ـ3ـ ـ | [1]رحم۔ [2]عرداسِ۔	----	ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥

تِلنّگ مہلا[1] 5 گھرُ 3 ـ ـ ـ | [1]محلا۔	----	ਤਿਲੰਗ ਮਹਲਾ ੫ ਘਰੁ ੩ ॥
کرتے کُدرتی[1] مُستاکُ[2] ـ ـ ـ | [1]قُدرتی۔ [2]مُشتاکُ۔	----	ਕਰਤੇ ਕੁਦਰਤੀ ਮੁਸਤਾਕੁ ॥
دِین دُنِیا ایک تُوہی سبھ کھلک[1] ہی تے پاکُ ـ ـ ـ رہاءُ ـ ـ ـ | [1]خلق۔	----	ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥
کھِن ماہِ تھاپِ اُتھاپدا آچرج تیرے رُوپ ـ ـ ـ	----	ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥
کئُنُ جانےَ چلت تیرے انّدھِیارے مہِ دِیپ ـ ـ 1 ـ ـ	----	ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥
کھُدِ[1] کھسم[2] کھلک[3] جہان الہ مِہروان کھُداءِ[4] ـ ـ ـ | [1]خُدِ۔ [2]خصم۔ [3]خلق۔ [4]خُداءِ۔	----	ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥
دِنسُ رَینْڑِ ج تُدھُ ارادھے سو کِ دوجکِ[1] جاءِ ـ ـ 2 ـ ـ | [1]دوزکِ۔	----	ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥
اجرائیلُ[1] یارُ بنّدے جِسُ تیرا آدھارُ ـ ـ ـ | [1]عزرائیلُ۔	----	ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥
گُنہ اُس کے سگل آپھُو[1] تیرے جن دیکھہِ دِیدارُ ـ ـ 3 ـ ـ | [1]آفُو۔	----	ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥

ਦੁਨੀਆ ਚੀਜ ਫਿਲਹਾਲ ਸਗਲੇ
ਸਚੁ ਸੁਖੁ ਤੇਰਾ ਨਾਉ ॥

دُنیا چیز[1] پھلہال[2] سگلے
سچُ سُکھُ تیرا ناءُ -- | چیز[1]- فلحال[2]-

ਗੁਰ ਮਿਲਿ ਨਾਨਕ ਬੂਝਿਆ
ਸਦਾ ਏਕਸੁ ਗਾਉ ॥੪॥੪॥

گُر مِل نانک بُوجھیا
سدا ایکس گاءُ --4--4--

ਤਿਲੰਗ ਮਹਲਾ ੫ ॥

تِلنّگ مہلا[1] 5 -- | محلا[1]-

ਮੀਰਾਂ ਦਾਨਾਂ ਦਿਲ ਸੋਚ ॥

میراں داناں دِل سوچ --

ਮੁਹਬਤੇ ਮਨਿ ਤਨਿ ਬਸੈ
ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥

مُہبتے[1] من تن بسے
سچُ ساہ بنّدی موچ --1-- رہاءُ -- |
محبتے[1]-

ਦੀਦਨੇ ਦੀਦਾਰ ਸਾਹਿਬ
ਕਛੁ ਨਹੀ ਇਸ ਕਾ ਮੋਲੁ ॥

دیدنے دِیدار ساہِب[1]
کچھُ نہی اِس کا مولُ -- | صاحِب[1]-

ਪਾਕ ਪਰਵਦਗਾਰ ਤੂ
ਖੁਦਿ ਖਸਮੁ ਵਡਾ ਅਤੋਲੁ ॥੧॥

پاک پروَدگار توُ
کھُدِ[1] کھسمُ[2] وڈا اتولُ --1-- | خُدِ[1]- خصمُ[2]-

ਦਸ੍ਤਗੀਰੀ ਦੇਹਿ ਦਿਲਾਵਰ
ਤੂਹੀ ਤੂਹੀ ਏਕ ॥

دسّتگیری دیہِ دِلاور
توُہی توُہی ایک --

ਕਰਤਾਰ ਕੁਦਰਤਿ ਕਰਣ ਖਾਲਕ
ਨਾਨਕ ਤੇਰੀ ਟੇਕ ॥੨॥੫॥

کرتار کُدرتِ[1] کرنْ کھالک[2]
نانک تیری ٹیک --2--5-- | قُدرتِ[1]-
خالق[2]-

ਤਿਲੰਗ ਮਹਲਾ ੧ ਘਰੁ ੨

تِلنّگ مہلا[1] 1 گھرُ 2 | محلا[1]-

ੴ ਸਤਿਗੁਰ ਪ੍ਰਸਾਦਿ ॥

ੴ ستِگُر پرسادِ --

جِن کِیا تِن دیکھیا کِیا کہِیئے رے بھائی --	----	ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥
آپے جانڑے کرے آپِ جِن واڑی ہےَ لائی --1--	----	ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥
رائِسا پیارے کا رائِسا جِتُ سدا سُکھُ ہوئی -- رہاءُ --	Page# [725]	ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥
جِن رنگِ کنّتُ ن راوِیا سا پچھو رے تانڑی --	----	ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥
ہاتھ پچھوڑےَ سِرُ دھُنڑےَ جب رَینڑِ وِہانڑی --2--	----	ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥
پچھوتاوا نا ملےَ جب چُوکیگی ساری --	----	ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥
تا پھِرِ پیارا راوِیئےَ جب آوَیگی واری --3--	----	ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥
کنّتُ لِیا سوہاگنڑی مےَ تے ودھوی ایہ --	----	ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥
سے گُنڑ مُجھےَ ن آونی کےَ جی دوسُ دھریہ --4--	----	ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥

جِنی سکھی سہُ راوِیا
تِن پُوچھُگی جاۓ --

ਜਿਨੀ ਸਖੀ ਸਹੁ ਰਾਵਿਆ
ਤਿਨ ਪੂਛਉਗੀ ਜਾਏ ॥

پاءِ لگءُ بینتی کرءُ
لیئُگی پنّتھُ بتاۓ --5--

ਪਾਇ ਲਗਉ ਬੇਨਤੀ ਕਰਉ
ਲੇਉਗੀ ਪੰਥੁ ਬਤਾਏ ॥੫॥

ہکمُ[1] پچھاݨے نانکا
بھءُ چنّدنُ لاوے -- | [1]حُکمُ-

ਹੁਕਮੁ ਪਛਾਣੈ ਨਾਨਕਾ
ਭਉ ਚੰਦਨੁ ਲਾਵੈ ॥

گُݨ کامݨ کامݨِ کرے
تءُ پِیارے کءُ پاوے --6--

ਗੁਣ ਕਾਮਣ ਕਾਮਣਿ ਕਰੈ
ਤਉ ਪਿਆਰੇ ਕਉ ਪਾਵੈ ॥੬॥

جو دِلِ مِلیا سُ مِلِ رہِیا
مِلیا کہِیۓ رے سوئی --

ਜੋ ਦਿਲਿ ਮਿਲਿਆ ਸੁ ਮਿਲਿ ਰਹਿਆ
ਮਿਲਿਆ ਕਹੀਐ ਰੇ ਸੋਈ ॥

جے بہُتیرا لوچیۓ
باتی میلُ ن ہوئی --7--

ਜੇ ਬਹੁਤੇਰਾ ਲੋਚੀਐ
ਬਾਤੀ ਮੇਲੁ ਨ ਹੋਈ ॥੭॥

دھاتُ ملے پھُنِ دھاتُ کءُ
لِو لِوے کءُ دھاوے --

ਧਾਤੁ ਮਿਲੈ ਫੁਨਿ ਧਾਤੁ ਕਉ
ਲਿਵ ਲਿਵੈ ਕਉ ਧਾਵੈ ॥

گُر پرسادی جاݨیۓ
تءُ انبھءُ پاوے --8--

ਗੁਰ ਪਰਸਾਦੀ ਜਾਣੀਐ
ਤਉ ਅਨਭਉ ਪਾਵੈ ॥੮॥

پانا واڑی ہوءِ گھرِ
کھرُ سار ن جاݨے --

ਪਾਨਾ ਵਾੜੀ ਹੋਇ ਘਰਿ
ਖਰੁ ਸਾਰ ਨ ਜਾਣੈ ॥

رسیا ہووے مُسک[1] کا تب پھُولُ پچھانے --9-- | [1]مُشک-	ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥
اپِ ءُپیوے جو نانکا بھرمُ بھرمِ سماوے --	ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥
سہجے سہجے مِل رہے امرا پدُ پاوے --10--1--	ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥
تِلنگ مہلا[1] 4 -- | [1]محلا-	ਤਿਲੰਗ ਮਹਲਾ ੪ ॥
ہرِ کیِیا کتھا کہانڑییا گُرِ میِت سُنائِییا --	ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
بلِہاری گُر آپنڑے گُر کءُ بلِ جائییا --1--	ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥
آءِ مِلُ گُرسِکھ آءِ مِلُ تُو میرے گُرو کے پیارے -- رہاءُ --	ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥
ہرِ کے گُنڑ ہرِ بھاودے سے گُرو تے پائے --	ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥
جِن گُر کا بھانڑا منّنِیا تِن گھُمِ گھُمِ جائے --2--	ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
جِن ستِگُرُ پیارا دیکھیا تِن کءُ ہءُ واری --	ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥

جِن گُر کی کیتی چاکری
تِن سد بلِہاری --3--

ਜਿਨ ਗੁਰ ਕੀ ਕੀਤੀ ਚਾਕਰੀ
ਤਿਨ ਸਦ ਬਲਿਹਾਰੀ ॥੩॥

ہرِ ہرِ تیرا نامُ ہےَ
دُکھ میٹݨہارا --

ਹਰਿ ਹਰਿ ਤੇਰਾ ਨਾਮੁ ਹੈ
ਦੁਖ ਮੇਟਣਹਾਰਾ ॥

گُر سیوا تے پائیئےَ
گُرمُکھِ نِستارا --4--

ਗੁਰ ਸੇਵਾ ਤੇ ਪਾਈਐ
ਗੁਰਮੁਖਿ ਨਿਸਤਾਰਾ ॥੪॥

جو ہرِ نامُ دھیائِدے
تے جن پروانا --

ਜੋ ਹਰਿ ਨਾਮੁ ਧਿਆਇਦੇ
ਤੇ ਜਨ ਪਰਵਾਨਾ ॥

تِن وِٹہُ نانکُ وارِیا
سدا سدا کُربانا[1] --5-- | [1]قُربانا

ਤਿਨ ਵਿਟਹੁ ਨਾਨਕੁ ਵਾਰਿਆ
ਸਦਾ ਸਦਾ ਕੁਰਬਾਨਾ ॥੫॥

سا ہرِ تیری اُستتِ ہےَ
جو ہرِ پرؔبھ بھاوےَ --

ਸਾ ਹਰਿ ਤੇਰੀ ਉਸਤਤਿ ਹੈ
ਜੋ ਹਰਿ ਪ੍ਰਭ ਭਾਵੈ ॥

جو گُرمُکھِ پیارا سیودے
تِن ہرِ پھلُ پاوےَ --6--

ਜੋ ਗੁਰਮੁਖਿ ਪਿਆਰਾ ਸੇਵਦੇ
ਤਿਨ ਹਰਿ ਫਲੁ ਪਾਵੈ ॥੬॥

جِنا ہرِ سیتی پِرہڑی
تِنا جیء پرؔبھ نالے --

ਜਿਨਾ ਹਰਿ ਸੇਤੀ ਪਿਰਹੜੀ
ਤਿਨਾ ਜੀਅ ਪ੍ਰਭ ਨਾਲੇ ॥

اوءِ جپِ جپِ پیارا جیودے
ہرِ نامُ سمالے --7--

ਓਇ ਜਪਿ ਜਪਿ ਪਿਆਰਾ ਜੀਵਦੇ
ਹਰਿ ਨਾਮੁ ਸਮਾਲੇ ॥੭॥

جِن گُرمُکھِ پیارا سیوِیا
تِن کۓ گھُمِ جائِیا --

ਜਿਨ ਗੁਰਮੁਖਿ ਪਿਆਰਾ ਸੇਵਿਆ
ਤਿਨ ਕਉ ਘੁਮਿ ਜਾਇਆ ॥

اوءِ آپِ چھُٹے پروار سِءُ
سبھُ جگتُ چھڈائِیا --8--

ਓਇ ਆਪਿ ਛੁਟੇ ਪਰਵਾਰ ਸਿਉ
ਸਭੁ ਜਗਤੁ ਛਡਾਇਆ ॥੮॥

گُرِ پیارےَ ہرِ سیوِیا
گُرُ دھنّنُ گُرُ دھنّنو --

ਗੁਰਿ ਪਿਆਰੈ ਹਰਿ ਸੇਵਿਆ
ਗੁਰੁ ਧੰਨੁ ਗੁਰੁ ਧੰਨੋ ॥

گُرِ ہرِ مارگُ دسِیا
گُر پُنّنُ وڈ پُنّنو --9--

ਗੁਰਿ ਹਰਿ ਮਾਰਗੁ ਦਸਿਆ
ਗੁਰ ਪੁੰਨੁ ਵਡ ਪੁੰਨੋ ॥੯॥

جو گُرسِکھ گُرُ سیودے
سے پُنّن پرانٹی --

ਜੋ ਗੁਰਸਿਖ ਗੁਰੁ ਸੇਵਦੇ
ਸੇ ਪੁੰਨ ਪਰਾਣੀ ॥

جنُ نانکُ تِن کۓ وارِیا
سدا سدا کُربانٹی[1] --10-- | [1]قُربانٹی-

Page# [726]

ਜਨੁ ਨਾਨਕੁ ਤਿਨ ਕਉ ਵਾਰਿਆ
ਸਦਾ ਸਦਾ ਕੁਰਬਾਣੀ ॥੧੦॥

گُرمُکھِ سکھی سہیلِیا
سے آپِ ہرِ بھائِیا --

ਗੁਰਮੁਖਿ ਸਖੀ ਸਹੇਲੀਆ
ਸੇ ਆਪਿ ਹਰਿ ਭਾਈਆ ॥

ہرِ درگہ پَینائِیا
ہرِ آپِ گلِ لائِیا --11--

ਹਰਿ ਦਰਗਹ ਪੈਨਾਈਆ
ਹਰਿ ਆਪਿ ਗਲਿ ਲਾਈਆ ॥੧੧॥

جو گُرمُکھِ نامُ دھِیائِدے
تِن درسنُ دِجےَ --

ਜੋ ਗੁਰਮੁਖਿ ਨਾਮੁ ਧਿਆਇਦੇ
ਤਿਨ ਦਰਸਨੁ ਦੀਜੈ ॥

ہم تِن کے چرنْ پکھالدے دھُوڑِ گھولِ گھولِ پیجے --12--	----	ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥
پان سُپاری کھاتِیا مُکھِ بیڑِیا لائِیا --	----	ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
ہرِ ہرِ کدے ن چیتِئو جمِ پکڑِ چلائِیا --13--	----	ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥
جِن ہرِ ناما ہرِ چیتِیا ہِردے اُرِ دھارے --	----	ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥
تِن جمُ نیڑِ ن آوئی گُرسِکھ گُرپِیارے --14--	----	ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
ہرِ کا نامُ نِدھانُ ہے کوئی گُرمُکھِ جانڑے --	----	ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥
نانک جِن ستِگُرُ بھیٹِیا رنْگِ رلِیا مانڑے --15--	----	ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥
ستِگُرُ داتا آکھیۓ تُس کرے پسائو --	----	ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥
ہءُ گُر وِٹہُ سد وارِیا جِن دِتڑا نائو --16--	----	ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥

سو دھنّن گُرو ساباسِ ہے
ہرِ دےءِ سنیہا ـــ

ਸੋ ਧੰਨੁ ਗੁਰੂ ਸਾਬਾਸਿ ਹੈ
ਹਰਿ ਦੇਇ ਸਨੇਹਾ ॥

ہءُ ویکھِ ویکھِ گُرو وِگسِیا
گُر ستِگُر دیہا ـــ17ـــ

ਹਉ ਵੇਖਿ ਵੇਖਿ ਗੁਰੂ ਵਿਗਸਿਆ
ਗੁਰ ਸਤਿਗੁਰ ਦੇਹਾ ॥੧੭॥

گُر رسنا انمّرِتُ بولدی
ہرِ نامِ سُہاوی ـــ

ਗੁਰ ਰਸਨਾ ਅੰਮ੍ਰਿਤੁ ਬੋਲਦੀ
ਹਰਿ ਨਾਮਿ ਸੁਹਾਵੀ ॥

جِن سُنڑِ سِکھا گُرُ منّنِیا
تِنا بھُکھ سبھ جاوی ـــ18ـــ

ਜਿਨ ਸੁਣਿ ਸਿਖਾ ਗੁਰੁ ਮੰਨਿਆ
ਤਿਨਾ ਭੁਖ ਸਭ ਜਾਵੀ ॥੧੮॥

ہرِ کا مارگُ آکھیِۓَ
کہُ کِتُ بِدھِ جائیۓَ ـــ

ਹਰਿ ਕਾ ਮਾਰਗੁ ਆਖੀਐ
ਕਹੁ ਕਿਤੁ ਬਿਧਿ ਜਾਈਐ ॥

ہرِ ہرِ تیرا نامُ ہےَ
ہرِ کھرچُ لےَ جائیۓَ ـــ19ـــ

ਹਰਿ ਹਰਿ ਤੇਰਾ ਨਾਮੁ ਹੈ
ਹਰਿ ਖਰਚੁ ਲੈ ਜਾਈਐ ॥੧੯॥

جِن گُرمُکھِ ہرِ آرادھِیا
سے ساہ وڈ دانڑے ـــ

ਜਿਨ ਗੁਰਮੁਖਿ ਹਰਿ ਆਰਾਧਿਆ
ਸੇ ਸਾਹ ਵਡ ਦਾਣੇ ॥

ہءُ ستِگُر کءُ سد وارِیا
گُر بچنِ سمانڑے ـــ20ـــ

ਹਉ ਸਤਿਗੁਰ ਕਉ ਸਦ ਵਾਰਿਆ
ਗੁਰ ਬਚਨਿ ਸਮਾਣੇ ॥੨੦॥

تُو ٹھاکُرُ تُو ساہِبو[1]
تُوہےَ میرا مِیرا ـــ | [1]صاحِبو ـ

ਤੂ ਠਾਕੁਰੁ ਤੂ ਸਾਹਿਬੋ
ਤੂਹੈ ਮੇਰਾ ਮੀਰਾ ॥

تُدھُ بھاوےَ تیری بنّدگی تُو گُنٹی گہِیرا --21--	----	ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥
آپے ہرِ اِک رنّگُ ہےَ آپے بہُ رنّگی --	----	ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
جو تِسُ بھاوےَ نانکا سائی گل چنّگی --22--2--	----	ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
تِلنّگ مہلا[1] 9 کاپھ ی | [1]محلا-	----	ਤਿਲੰਗ ਮਹਲਾ ੯ ਕਾਫੀ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
چیتنا ہےَ ت ءُ چیت لےَ نِس دِنِ مےَ پرّانی --	----	ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
چھِنُ چھِنُ ائُدھ بِہاتُ ہےَ پھُوٹےَ گھٹ جِ ءُ پانی --1-- رہاءُ --	----	ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
ہرِ گُن کاہِ ن گاوہی مُورکھ اگیانا --	----	ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
جھُوٹھےَ لالچِ لاگِ کےَ نہِ مرنُ پچھانا --1--	----	ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
اجھُو کچھُ بِگرِئو نہی جو پرّبھ گُن گاوےَ --	----	ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥

کہٗ نانک تہِ بھجن تے
نِربھےَ پدُ پاوے --2--1--

ਕਹੁ ਨਾਨਕ ਤਿਹ ਭਜਨ ਤੇ
ਨਿਰਭੈ ਪਦੁ ਪਾਵੈ ॥੨॥੧॥

تِلنّگ مہلا[1] 9 -- | [1]محلا-

ਤਿਲੰਗ ਮਹਲਾ ੯ ॥

جاگ لیہُ رے منا جاگ لیہُ
کہا گاپھل[1] سوئِیا -- | [1]غافل-

ਜਾਗ ਲੇਹੁ ਰੇ ਮਨਾ ਜਾਗ ਲੇਹੁ
ਕਹਾ ਗਾਫਲ ਸੋਇਆ ॥

جو تنُ اُپجِیا سنّگ ہی
سو بھی سنّگِ ن ہوئِیا --1-- رہاءُ --

ਜੋ ਤਨੁ ਉਪਜਿਆ ਸੰਗ ਹੀ
ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥

مات پِتا سُت بنّدھ جن
ہِتُ جا سِءُ کِینا --

ਮਾਤ ਪਿਤਾ ਸੁਤ ਬੰਧ ਜਨ
ਹਿਤੁ ਜਾ ਸਿਉ ਕੀਨਾ ॥

جیءُ چھُوٹِئو جب دیہ تے
ڈارِ اگنِ مےَ دِینا --1--

ਜੀਉ ਛੂਟਿਓ ਜਬ ਦੇਹ ਤੇ
ਡਾਰਿ ਅਗਨਿ ਮੈ ਦੀਨਾ ॥੧॥

جِیوت لءُ بِئُہارُ ہےَ
جگ کءُ تُم جانءُ --

ਜੀਵਤ ਲਉ ਬਿਉਹਾਰੁ ਹੈ
ਜਗ ਕਉ ਤੁਮ ਜਾਨਉ ॥

نانک ہرِ گُن گاءِ لے
سبھ سُپھن سمانءُ --2--2--

Page#
[727]

ਨਾਨਕ ਹਰਿ ਗੁਨ ਗਾਇ ਲੈ
ਸਭ ਸੁਫਨ ਸਮਾਨਉ ॥੨॥੨॥

تِلنّگ مہلا[1] 9 -- | [1]محلا-

ਤਿਲੰਗ ਮਹਲਾ ੯ ॥

ہرِ جسُ رے منا گاءِ لےَ
جو سنّگی ہےَ تیرو --

ਹਰਿ ਜਸੁ ਰੇ ਮਨਾ ਗਾਇ ਲੈ
ਜੋ ਸੰਗੀ ਹੈ ਤੇਰੋ ॥

اَئُسرُ بِیتِئو جاتُ ہےَ کہِئو مان لےَ میرو --1-- رہاءُ --	ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
سنّپتِ رتھ دھن راج سِءُ اتِ نیہُ لگائِئو --	ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
کال پھاس جب گلِ پری سبھ بھئِئو پرائِئو --1--	ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
جانِ بُوجھ کےَ باورے تےَ کاجُ بِگارِئو --	ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
پاپ کرت سُکچِئو نہی نہ گربُ نِوارِئو --2--	ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
جِہ بِدھِ گُر اُپدیسِیا سو سُنُ رے بھائی --	ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
نانک کہت پُکارِ کےَ گہُ پرّبھ سرنائی --3--3--	ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
تِلنّگ بانٗی بھگتا کی کبیر جی	ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ستِگُر پرّسادِ --	ੴ ਸਤਿਗੁਰ ਪ੍ਰਸਾਦਿ ॥
بید کتیب اِپھترا[1] بھائی دِل کا پھکرُ[2] ن جاءِ -- | [1]اِفترا۔ [2]فِکر۔	ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥

ٹُکُ دمُ کراری جءُ کرہُ
ہاجر[1] ہجُورِ[2] کھُداءِ[3] --1-- | [1]حاضِر- [2]حضُورِ- [3]خُداءِ-

----

ਟੁਕੁ ਦਮੁ ਕਰਾਰੀ ਜਉ ਕਰਹੁ
ਹਾਜਿਰ ਹਜੂਰਿ ਖੁਦਾਇ ॥੧॥

بنّدے کھوجُ دِل ہر روج[1]
نا پھِرُ پریسانی ماہِ -- | [1]روز-

ਬੰਦੇ ਖੋਜੁ ਦਿਲ ਹਰ ਰੋਜ
ਨਾ ਫਿਰੁ ਪਰੇਸਾਨੀ ਮਾਹਿ ॥

اِہ جُ دُنییا سِہرُ[1] میلا
دستگیری ناہِ --1-- رہاءُ -- | [1]سحرُ-

ਇਹ ਜੁ ਦੁਨੀਆ ਸਿਹਰੁ ਮੇਲਾ
ਦਸਤਗੀਰੀ ਨਾਹਿ ॥੧॥ ਰਹਾਉ ॥

دروگُ[1] پڑِ پڑِ کھُسی[2] ہوءِ
بیکھبر[3] بادُ بکاہِ -- | [1]دروغ- [2]خُشی- [3]بیخبر-

ਦਰੋਗੁ ਪੜਿ ਪੜਿ ਖੁਸੀ ਹੋਇ
ਬੇਖਬਰ ਬਾਦੁ ਬਕਾਹਿ ॥

ہکُ[1] سچُ کھالکُ[2] کھلک[3] میانے
سیام مُورتِ ناہِ --2-- | [1]حقُ- [2]خالق- [3]خلق-

ਹਕੁ ਸਚੁ ਖਾਲਕੁ ਖਲਕ ਮਿਆਨੇ
ਸਿਆਮ ਮੂਰਤਿ ਨਾਹਿ ॥੨॥

اسمان مّیانے[1] لہنّگ دریِیا
گُسل[2] کردن بُود -- | [1]مّیانے- [2]غُسل-

ਅਸਮਾਨ ਮਿ੍ਆਨੇ ਲਹੰਗ ਦਰੀਆ
ਗੁਸਲ ਕਰਦਨ ਬੂਦ ॥

کرِ پھکرُ[1] دائم لاءِ چسمے[2]
جہ تہا مئُجُودُ --3-- | [1]فقرُ- [2]چشمے-

ਕਰਿ ਫਕਰੁ ਦਾਇਮ ਲਾਇ ਚਸਮੇ
ਜਹ ਤਹਾ ਮਉਜੂਦੁ ॥੩॥

الاہ پاکنّ پاک ہے
سک کرءُ جے دُوسر ہوءِ --

ਅਲਾਹ ਪਾਕੰ ਪਾਕ ਹੈ
ਸਕ ਕਰਉ ਜੇ ਦੂਸਰ ਹੋਇ ॥

کبیر کرمُ کریم کا
اُہ کرے جانے سوءِ --4--1--

ਕਬੀਰ ਕਰਮੁ ਕਰੀਮ ਕਾ
ਉਹੁ ਕਰੈ ਜਾਨੈ ਸੋਇ ॥੪॥੧॥

نامدیو جی --	----	ਨਾਮਦੇਵ ਜੀ ॥
مےَ انّدھُلے کی ٹیک تیرا نامُ کھُنّدکارا[1] -- | [1]خُنّدکارا-	----	ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
مےَ گرِیب[1] مےَ مسکِین تیرا نامُ ہےَ ادھارا --1-- رہاءُ -- | [1]غرِیب-	----	ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
کرِیماں رہِیماں الاہ تُو گنِیں[1] -- | [1]غنِیں-	----	ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
ہاجرا[1] ہجُورِ[2] درِپیسِ[3] تُونّ منِیں --1-- | [1]حاضرا- [2]حضُورِ- [3]پیشِ-	----	ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥
درِیاءُ تُو دِہنّد تُو بِسِیار تُو دھنی --	----	ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
دیہِ لیہِ ایکُ تُونّ دِگر کو نہی --2--	----	ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
تُونّ داناں تُونّ بِیناں مےَ بِیچارُ کِیا کری --	----	ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
نامے چے سُیامی بکھسنّد[1] تُونّ ہری --3--1--2-- | [1]بخشنّد-	----	ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
ہلے یاراں ہلے یاراں کھُسِلکھبری[1] -- | [1]خُشِخبری-	----	ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥

بِل بِل جانْءُ ہءُ بِل بِل جانْءُ --	----	ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
نِیکی تیری بِگاری آلے تیرا ناءُ --1-- رہاءُ --	----	ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
کُجا آمد کُجا رپھتی[1] کُجا مے روی -- | [1]رفتی-	----	ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
دْوارِکا نگری راسِ بُگوئی --1--	----	ਦੁਾਰਿਕਾ ਨਗਰੀ ਰਾਸਿ ਬੁਗੋਈ ॥੧॥
کھُوبُ[1] تیری پگری مِٹھے تیرے بول -- | [1]خُوبُ-	----	ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
دْوارِکا نگری کاہے کے مگول[1] --2-- | [1]مغول-	----	ਦੁਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
چنْدِیں ہجار آلَم[1] ایکل کھاناں -- | [1]آلم-	----	ਚੰਦੀ ਹਜਾਰ ਆਲਮ ਏਕਲ ਖਾਨਾਂ ॥
ہم چِنی پاتِساہ[1] ساںْولے برناں --3-- | [1]پاتِشاہ-	----	ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
اسپتِ گجپتِ نرہ نرِنّد --	----	ਅਸਪਤਿ ਗਜਪਤਿ ਨਰਹ ਨਰਿੰਦ ॥
نامے کے سّوامی مِیر مُکنّد --3--2--4--	----	ਨਾਮੇ ਕੇ ਸੁਾਮੀ ਮੀਰ ਮੁਕੰਦ ॥੪॥੨॥੩॥

ੴ ستِنامُ کرتا پُرکھُ نِربھءُ نِروَیرُ اکال مُورتِ
اجُونی سَیبھںَ گُرپّرسادِ ۔۔

---- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ ॥

راگُ سُوہی مہلا[1] 1 چئُپدے گھرُ 1 | [1]محلا۔

Page# [728]

ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧

بھانْڈا دھوءِ بَیسِ دھُوپُ دیوہُ
تءُ دُوہڈھےَ کءُ جاوہُ ۔۔

---- ਭਾਂਡਾ ਧੋਇ ਬੈਸਿ ਧੂਪੁ ਦੇਵਹੁ
ਤਉ ਦੂਧੈ ਕਉ ਜਾਵਹੁ ॥

دُودھُ کرم پھُنِ سُرتِ سمائِنُ
ہوءِ نِراس جماوہُ ۔۔1۔۔

---- ਦੂਧੁ ਕਰਮ ਫੁਨਿ ਸੁਰਤਿ ਸਮਾਇਣੁ
ਹੋਇ ਨਿਰਾਸ ਜਮਾਵਹੁ ॥੧॥

جپہُ ت ایکو ناما ۔۔

---- ਜਪਹੁ ਤ ਏਕੋ ਨਾਮਾ ॥

اورِ نِراپھل کاما ۔۔1۔۔ رہاءُ ۔۔

---- ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥

اِہُ منُ ایِٹی ہاتھِ کرہُ پھُنِ
نیترءُ نیِد ن آوے ۔۔

---- ਇਹੁ ਮਨੁ ਈਟੀ ਹਾਥਿ ਕਰਹੁ ਫੁਨਿ
ਨੇਤ੍ਰਉ ਨੀਦ ਨ ਆਵੈ ॥

رسنا نامُ جپہُ تب متھیِئے
اِن بِدھِ انّمرِتُ پاوہُ ۔۔2۔۔

---- ਰਸਨਾ ਨਾਮੁ ਜਪਹੁ ਤਬ ਮਥੀਐ
ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥

منُ سنّپٹُ جِتُ ست سرِ ناوݨُ
بھاون پاتی ترِپت کرے ۔۔

---- ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ
ਭਾਵਨ ਪਾਤੀ ਤ੍ਰਿਪਤਿ ਕਰੇ ॥

پُوجا پّرانْ سیوکُ جے سیوے
اِنّہ بِدھِ ساہِبُ[1] روَتُ رہے ۔۔3۔۔ |

---- ਪੂਜਾ ਪ੍ਰਾਣ ਸੇਵਕੁ ਜੇ ਸੇਵੇ
ਇਨ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥

[1]صاحِب۔

کہدے کہہِ کہے کہِ جاوہِ تُم سرِ اورُ ن کوئی --	----	ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
بھگتِ ہینُ نانکُ جنُ جنّپے ہؤ سالاہی[1] سچا سوئی --4--1--	----	ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥
[1]سالاحی-		
سُوہی مہلا[1] 1 گھرُ 2 | [1]محلا-	----	ਸੂਹੀ ਮਹਲਾ ੧ ਘਰੁ ੨
ੴ سِتِگر پرسادِ --	----	ੴ ਸਤਿਗੁਰ ਪ੍ਰਸਾਦਿ ॥
انترِ وسے ن باہرِ جاءِ --	----	ਅੰਤਰਿ ਵਸੈ ਨ ਬਾਹਰਿ ਜਾਇ ॥
انمرِتُ چھوڈِ کاہے بِکھُ کھاءِ --1--	----	ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
ایسا گیانُ جپہُ من میرے --	----	ਐਸਾ ਗਿਆਨੁ ਜਪਹੁ ਮਨ ਮੇਰੇ ॥
ہووہُ چاکر ساچے کیرے --1-- رہاءُ --	----	ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥
گیانُ دھیانُ سبھُ کوئی روے --	----	ਗਿਆਨੁ ਧਿਆਨੁ ਸਭੁ ਕੋਈ ਰਵੈ ॥
باندھنِ باندھِیا سبھُ جگُ بھوے --2--	----	ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥
سیوا کرے سُ چاکرُ ہوءِ --	----	ਸੇਵਾ ਕਰੇ ਸੁ ਚਾਕਰੁ ਹੋਇ ॥
جلِ تھلِ مہیئلِ روِ رہِیا سوءِ --3--	----	ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
ہم نہی چنگے بُرا نہی کوءِ --	----	ਹਮ ਨਹੀ ਚੰਗੇ ਬੁਰਾ ਨਹੀ ਕੋਇ ॥
پرنْوتِ نانکُ تارے سوءِ --4--1--2--	----	ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
سُوہی مہلا[1] 1 گھرُ 6 | [1]محلا-	----	ਸੂਹੀ ਮਹਲਾ ੧ ਘਰੁ ੬

ੴ ستِگُر پّرسادِ --	Page# [729]	ੴ ਸਤਿਗੁਰ ਪ੍ਰਸਾਦਿ ॥
اُجلُ کَیہا چِلکنْا گھوٹِم کالڑی مسُ --	----	ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
دھوتیا جُوٹھِ ن اُترےَ جے س ءُ دھووا تِسُ --1--	----	ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥
سجنْ سیئی نالِ مےَ چلدِیا نالِ چلنّنِ --	----	ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥
جتھےَ لیکھا منّگیئےَ تتھےَ کھڑے دِسنّنِ --1-- رہاءُ --	----	ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
کوٹھے منّڈپ ماڑیِیا پاسہُ چِتوِییاہا --	----	ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
ڈھٹھِییا کنّمِ ن آونْہی وِچہُ سکھنْیاہا --2--	----	ਢਠੀਆ ਕੰਮਿ ਨ ਆਵਨ੍ਹੀ ਵਿਚਹੁ ਸਖਣੀਆਹਾ ॥੨॥
بگا بگے کپڑے تیرتھ منّجھِ وسنّنِ --	----	ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥
گھُٹِ گھُٹِ جِیا کھاونْے بگے نا کہیئنِ --3--	----	ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥
سِنّمل رُکھُ سریرُ مےَ میَجن دیکھِ بھُلنّنِ --	----	ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍ ॥

سے پھل کنّمِ ن آونْہی تے گُݨ مےَ تن ہنّنْ --4--	----	ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨਿੑ ॥੪॥
انّدھُلے بھارُ اُٹھائیا ڈُوگر واٹ بہُتُ --	----	ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥
اکھی لوڑی نا لہا ہءُ چڑِ لنّگھا کِتُ --5--	----	ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥
چاکرِیا چنّگِیائِیا اور سِیانْپ کِتُ --	----	ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
نانک نامُ سمالِ تُوںّ بدھا چھُٹہِ جِتُ --6--1--3--	----	ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
سُوہی مہلا[1] 1 -- | محلا[1]	----	ਸੂਹੀ ਮਹਲਾ ੧ ॥
جپ تپ کا بنّدھ بیڑُلا جِتُ لنّگھہِ وہیلا --	----	ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥
نا سرورُ نا اُوچھلے اَیسا پنّتھ سُہیلا --1--	----	ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
تیرا ایکو نامُ منّجِیٹھڑا رتا میرا چولا سد رنّگ ڈھولا --1-- رہاءُ --	----	ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥

ساجن چلے پیارِیا کِءُ میلا ہوئی --	ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥
جے گُݨ ہووِہ گنّٹھڑِیۓ میلیگا سوئی --2--	ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥
مِلیا ہوءِ ن وِچھُڑے جے مِلیا ہوئی --	ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥
آوا گئُݨُ نِوارِیا ہےَ ساچا سوئی --3--	ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥
ہئُمےَ مارِ نِوارِیا سِیتا ہےَ چولا --	ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥
گُر بچنی پھلُ پائِیا سہ کے انمّرِت بولا --4--	ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥
نانکُ کہےَ سہیلِیہو سہُ کھرا پیارا --	ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥
ہم سہ کیرِیا داسِیا ساچا کھسمُ[1] ہمارا --5--2--4-- |	ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥

1 خصم۔

سُوہی مہلا[1] 1 -- | 1محلا۔	ਸੂਹੀ ਮਹਲਾ ੧ ॥
جِن کءُ بھانْڈے بھاءُ تِنا سوارسی --	ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥

سُوکھی کرے پساءُ
دُوکھ وِسارسی ۔۔

ਸੂਖੀ ਕਰੈ ਪਸਾਉ
ਦੂਖ ਵਿਸਾਰਸੀ ॥

سہسا مُولے ناہِ
سرپر تارسی ۔۔1۔۔

ਸਹਸਾ ਮੂਲੇ ਨਾਹਿ
ਸਰਪਰ ਤਾਰਸੀ ॥੧॥

تِنّہا مِلِیا گُرُ آءِ
جِن کءُ لیکھِیا ۔۔

ਤਿਨ੍ਹ੍ਹਾ ਮਿਲਿਆ ਗੁਰੁ ਆਇ
ਜਿਨ ਕਉ ਲੀਖਿਆ ॥

انّمرِتُ ہرِ کا ناءُ
دیوے دِیکھِیا ۔۔

ਅੰਮ੍ਰਿਤੁ ਹਰਿ ਕਾ ਨਾਉ
ਦੇਵੈ ਦੀਖਿਆ ॥

چالہِ ستِگر بھاءِ
بھوہِ ن بھِیکھِیا ۔۔2۔۔

ਚਾਲਹਿ ਸਤਿਗੁਰ ਭਾਇ
ਭਵਹਿ ਨ ਭੀਖਿਆ ॥੨॥

جا کءُ مہلُ[1] ہجُورِ[2]
دُوجے نِوے کِسُ ۔۔ | [1]محلُ۔ [2]حضُورِ۔

ਜਾ ਕਉ ਮਹਲੁ ਹਜੂਰਿ
ਦੂਜੇ ਨਿਵੈ ਕਿਸੁ ॥

درِ درواݨی ناہِ
مُولے پچھ تِسُ ۔۔

ਦਰਿ ਦਰਵਾਣੀ ਨਾਹਿ
ਮੂਲੇ ਪੁਛ ਤਿਸੁ ॥

چھُٹے تا کے بولِ
ساہِب[1] ندرِ جِسُ ۔۔3۔۔ | [1]صاحِب۔

ਛੁਟੈ ਤਾ ਕੈ ਬੋਲਿ
ਸਾਹਿਬ ਨਦਰਿ ਜਿਸੁ ॥੩॥

گھلے آݨے آپِ
جِسُ ناہی دُوجا متے کوءِ ۔۔

ਘਲੇ ਆਣੇ ਆਪਿ
ਜਿਸੁ ਨਾਹੀ ਦੂਜਾ ਮਤੈ ਕੋਇ ॥

ڈھاہِ اُسارے ساجِ جاݨے سبھ سوءِ --	----	ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥
ناءُ نانک بکھسیِس[1] ندری کرمُ ہوءِ --4--3--5-- |	----	ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥
[1] بخشیِس-		
سُوہی مہلا[1] 1 -- | [1] محلا-	----	ਸੂਹੀ ਮਹਲਾ ੧ ॥
بھانڈا ہچھا سوءِ جو تِس بھاوسی --	Page# [730]	ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
بھانڈا اتِ ملِیݨُ دھوتا ہچھا ن ہوئِسی --	----	ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
گُرو دُیارے ہوءِ سوجھی پائِسی --	----	ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
ایتُ دُیارے دھوءِ ہچھا ہوئِسی --	----	ਏਤੁ ਦੁਆਰੈ ਧੋਇ ਹਛਾ ਹੋਇਸੀ ॥
مَیلے ہچھے کا وِیچارُ آپِ ورتائِسی --	----	ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
متُ کو جاݨے جاءِ اگے پائِسی --	----	ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
جیہے کرم کماءِ تیہا ہوئِسی --	----	ਜੇਹੇ ਕਰਮ ਕਮਾਇ ਤੇਹਾ ਹੋਇਸੀ ॥

انّمرِتُ ہرِ کا ناءُ آپِ ورتائِسی --	----	ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
چلِیا پتِ سِءُ جنمُ سوارِ واجا وائِسی --	----	ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
مانُس کِیا وِیچارا تِہُ لوک سُنائِسی --	----	ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
نانک آپِ نِہال سبھِ کُل تارسی --1--4--6--	----	ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
سُوہی مہلا[1] 1 -- | [1]محلا	----	ਸੂਹੀ ਮਹਲਾ ੧ ॥
جوگی ہووے جوگوے بھوگی ہووے کھاءِ --	----	ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
تپِیا ہووے تپُ کرے تیرتھِ ملِ ملِ ناءِ --1--	----	ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
تیرا سدڑا[1] سُنِّیجے بھائی جے کو بہے الاءِ --1-- رہاءُ -- | [1]صدڑا	----	ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
جَیسا بیجے سو لُنّے جو کھٹے سو[1] کھاءِ -- | [1]سو	----	ਜੈਸਾ ਬੀਜੈ ਸੋ ਲੁਣੇ ਜੋ ਖਟੇ ਸੁੋ ਖਾਇ ॥
اگے پُچھ ن ہووئی جے سنُ نِیسانے[1] جاءِ --2-- | [1]نِیشانے	----	ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥

تیسو جَیسا کاڈھیۓ جَیسی کار کماءِ --	----	ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
جو دمُ چِتِ ن آوئی سو دمُ بِرتھا جاءِ --3--	----	ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
اِہُ تنُ ویچی بےَ کری جے کو لۓ وِکاءِ --	----	ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
نانک کنّمِ ن آوئی جِتُ تنِ ناہی سچا ناءُ --4--5--7--	----	ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
سُوہی مہلا[1] 1 گھرُ 7 | محلا[1]-	----	ਸੂਹੀ ਮਹਲਾ ੧ ਘਰੁ ੭
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
جوگُ ن کھِنّتھا جوگُ ن ڈنّڈے جوگُ ن بھسم چڑائیۓ --	----	ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
جوگُ ن مُنّدی مُونّڈِ مُڈائیۓ جوگُ ن سِنّگی وائیۓ --	----	ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
انّجن ماہِ نرنّجن رہیۓ جوگ جُگتِ اِو پائیۓ --1--	----	ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥
گلی جوگُ ن ہوئی --	----	ਗਲੀ ਜੋਗੁ ਨ ਹੋਈ ॥
ایک دِرسٹِ کرِ سمسرِ جانۓ جوگی کہیۓ سوئی --1-- رہاءُ --	----	ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥

جوگُ ن باہرِ مڑی مسانْی جوگُ ن تاڑی لائیئَ --	----	ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
جوگُ ن دیس دِسنّترِ بھوِئے جوگُ ن تیرتھِ نائیئَ --	----	ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
انّجن ماہِ نرنّجنِ رہیئَ جوگ جُگتِ اِو پائیئَ --2--	----	ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥
ستگُرُ بھیٹےَ تا سہسا تُوٹےَ دھاوتُ ورجِ رہائیئَ --	----	ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
نجھرُ جھرےَ سہج دھُنِ لاگےَ گھر ہی پرچا پائیئَ --	----	ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
انّجن ماہِ نرنّجنِ رہیئَ جوگ جُگتِ اِو پائیئَ --3--	----	ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥
نانک جیوتیا مرِ رہیئَ اَیسا جوگُ کمائیئَ --	----	ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
واجے باجھہُ سِنّگی واجےَ تءُ نربھءُ پدُ پائیئَ --	----	ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥
انّجن ماہِ نرنّجنِ رہیئَ جوگ جُگتِ تءُ پائیئَ --8--1--4--	----	ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

سُوہی مہلا[1] 1 ـ ـ | [1]محلا۔	----	ਸੂਹੀ ਮਹਲਾ ੧ ॥
کئُݨ تراجی[1] کوݨُ تُلا تیرا کوݨُ سراپھُ[2] بُلاوا ـ ـ | [1]ترازی۔ [2]صراف۔	----	ਕਉਣੁ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥
کئُݨُ گُرو کےَ پہِ دِیکھِیا لیوا کےَ پہِ مُلُ کراوا ـ ـ1ـ ـ	----	ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
میرے لال جیءُ تیرا انّتُ ن جاݨا ـ ـ	----	ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥
توُنّ جلِ تھلِ مہِیئلِ بھرِپُرِ لیِݨا توُنّ آپے سرب سماݨا ـ ـ1ـ ـ رہاءُ ـ ـ	Page# [731]	ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥
منُ تاراجی چِتُ تُلا تیری سیو سراپھُ[1] کماوا ـ ـ | [1]صراف۔	----	ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥
گھٹ ہی بھِیترِ سو سہُ تولی اِن بِدھِ چِتُ رہاوا ـ ـ2ـ ـ	----	ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
آپے کنّڈا تولُ تراجی[1] آپے تولݨہارا ـ ـ | [1]ترازی۔	----	ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥
آپے دیکھےَ آپے بُوجھےَ آپے ہےَ ونجارا ـ ـ3ـ ـ	----	ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥
انّدھُلا نیِچ جاتِ[1] پردیسی کھِنُ آوےَ تِلُ جاوےَ ـ ـ | [1]ذاتِ۔	----	ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥

تا کی سنگتِ نانکُ رہدا
کِءُ کرِ مُوڑا پاوے --4--2--9--
---- ਤਾ ਕੀ ਸੰਗਤਿ ਨਾਨਕੁ ਰਹਦਾ
ਕਿਉ ਕਰਿ ਮੂੜਾ ਪਾਵੈ ॥੪॥੨॥੯॥

راگُ سُوہی مہلا[1] 4 گھرُ 1 | محلا[1]-
---- ਰਾਗੁ ਸੂਹੀ ਮਹਲਾ ੪ ਘਰੁ ੧

ੴ ستِگر پرسادِ --
---- ੴ ਸਤਿਗੁਰ ਪ੍ਰਸਾਦਿ ॥

منِ رام نامُ آرادھیا
گُر سبدِ گُرُو گُر کے --
---- ਮਨਿ ਰਾਮ ਨਾਮੁ ਆਰਾਧਿਆ
ਗੁਰ ਸਬਦਿ ਗੁਰੂ ਗੁਰ ਕੇ ॥

سبھِ اِچھا منِ تنِ پُورِیا
سبھُ چُوکا ڈرُ جم کے --1--
---- ਸਭਿ ਇਛਾ ਮਨਿ ਤਨਿ ਪੂਰੀਆ
ਸਭੁ ਚੂਕਾ ਡਰੁ ਜਮ ਕੇ ॥੧॥

میرے من
گُݨ گاوہُ رام نام ہرِ کے --
---- ਮੇਰੇ ਮਨ
ਗੁਣ ਗਾਵਹੁ ਰਾਮ ਨਾਮ ਹਰਿ ਕੇ ॥

گُرِ تُٹھے منُ پربودھِیا
ہرِ پییا رسُ گٹکے --1-- رہاءُ --
---- ਗੁਰਿ ਤੁਠੈ ਮਨੁ ਪਰਬੋਧਿਆ
ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥

ستسنگتِ اُوتم ستِگر کیری
گُن گاوے ہرِ پربھ کے --
---- ਸਤਸੰਗਤਿ ਊਤਮ ਸਤਿਗੁਰ ਕੇਰੀ
ਗੁਨ ਗਾਵੈ ਹਰਿ ਪ੍ਰਭ ਕੇ ॥

ہرِ کرِپا دھارِ میلہُ ستسنگتِ
ہم دھووہ پگ جن کے --2--
---- ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ
ਹਮ ਧੋਵਹ ਪਗ ਜਨ ਕੇ ॥੨॥

رام نامُ سبھُ ہے رام ناما
رسُ گُرمتِ رسُ رسکے --
---- ਰਾਮ ਨਾਮੁ ਸਭੁ ਹੈ ਰਾਮ ਨਾਮਾ
ਰਸੁ ਗੁਰਮਤਿ ਰਸੁ ਰਸਕੇ ॥

ہرِ انّمرِتُ ہرِ جلُ پائِیا سبھ لاتھی تِس تِس کے --3--	----	ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥
ہمری جاتِ[1] پاتِ گُرُ ستِگُرُ ہم ویچِئو سِرُ گُر کے -- | [1]ذاتِ-	----	ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥
جن نانک نامُ پرِئو گُر چیلا گُر راکھہُ لاج جن کے --4--1--	----	ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥
سُوہی مہلا[1] 4 -- | [1]محلا-	----	ਸੂਹੀ ਮਹਲਾ ੪ ॥
ہرِ ہرِ نامُ بھجِئو پُرکھوتمُ سبھِ بنسے دالد دلگھا --	----	ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥
بھءُ جنم مرنا میٹِئو گُر سبدی ہرِ استھِرُ سیوِ سُکھِ سمگھا --1--	----	ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥
میرے من بھجُ رام نام اتِ پرِگھا --	----	ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥
مےَ منُ تنُ ارپ دھرِئو گُر آگےَ سِرُ ویچِ لیئو مُلِ مہگھا --1-- رہاءُ --	----	ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥
نرپتِ راجے رنگ رس مانٹہِ بِنُ ناوےَ پکڑِ کھڑے سبھِ کلگھا --	----	ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥
دھرم راءِ سِرِ ڈنّڈُ لگانا پھِرِ پچھُتانے ہتھ پھلگھا --2--	----	ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥

ہرِ راکھُ راکھُ جن کِرم تُمارے سرݨاگتِ پُرکھ پرّتِپلگھا ۔۔	----	ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥
درسنُ سنّت دیہُ سُکھُ پاوَے پرّبھ لوچ پُورِ جنُ تُمگھا ۔۔3۔۔	----	ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥
تُم سمرتھ پُرکھ وڈے پرّبھ سُیامی مو کءُ کیجےَ دانُ ہرِ نِمگھا ۔۔	----	ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥
جن نانکُ نامُ ملےَ سُکھُ پاوَے ہم نام وِٹہُ سد گھُمگھا ۔۔4۔۔2۔۔	----	ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥
سُوہی مہلا[1] 4 ۔۔ | [1]محلا۔	----	ਸੂਹੀ ਮਹਲਾ ੪ ॥
ہرِ ناما ہرِ رنّگُ ہےَ ہرِ رنّگُ مجِیٹھےَ رنّگُ ۔۔	----	ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥
گُرِ تُٹھےَ ہرِ رنّگُ چاڑِیا پھِرِ بہُڑِ ن ہووی بھنّگُ ۔۔1۔۔	----	ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥
میرے من ہرِ رام نامِ کرِ رنّگُ ۔۔	----	ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥
گُرِ تُٹھےَ ہرِ اُپدیسِیا ہرِ بھیٹِیا راءُ نِسنّگُ ۔۔1۔۔ رہاءُ ۔۔	Page# [732]	ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥
مُنّدھ اِیاݨی منمُکھی پھِرِ آوݨ جاݨا انّگُ ۔۔	----	ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥

ہر پّربھ چِت ن آئیو
مَن دُوجا بھاءُ سہلنّگُ --2--

ਹਰਿ ਪ੍ਰਭੁ ਚਿਤਿ ਨ ਆਇਓ
ਮਨਿ ਦੂਜਾ ਭਾਉ ਸਹਲੰਙੁ ॥੨॥

ہم مَیلُ بھرے دُہچارِییا
ہر راکھہُ انگی انگُ --

ਹਮ ਮੈਲੁ ਭਰੇ ਦੁਹਚਾਰੀਆ
ਹਰਿ ਰਾਖਹੁ ਅੰਗੀ ਅੰਙੁ ॥

گُر انمّرت سر نولائیا
سبھ لاتھے کِلوِکھ پنّگُ --3--

ਗੁਰਿ ਅੰਮ੍ਰਿਤ ਸਰਿ ਨਵਲਾਇਆ
ਸਭਿ ਲਾਥੇ ਕਿਲਵਿਖ ਪੰਙੁ ॥੩॥

ہر دِینا دِین دئِیال پّربھ
ستسنّگتِ میلہُ سنّگُ --

ਹਰਿ ਦੀਨਾ ਦੀਨ ਦਇਆਲ ਪ੍ਰਭੁ
ਸਤਸੰਗਤਿ ਮੇਲਹੁ ਸੰਙੁ ॥

مِل سنّگتِ ہر رنّگُ پائِیا
جن نانک مَن تن رنّگُ --4--3--

ਮਿਲਿ ਸੰਗਤਿ ਹਰਿ ਰੰਗੁ ਪਾਇਆ
ਜਨ ਨਾਨਕ ਮਨਿ ਤਨਿ ਰੰਙੁ ॥੪॥੩॥

سُوہی مہلا[1] 4 -- | محلا[1]

ਸੂਹੀ ਮਹਲਾ ੪ ॥

ہر ہر کرہِ نِت کپٹُ کماوہِ
ہردا سُدھُ ن ہوئی --

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ
ਹਿਰਦਾ ਸੁਧੁ ਨ ਹੋਈ ॥

اندِنُ کرم کرہِ بہتیرے
سُپنے سُکھُ ن ہوئی --1--

ਅਨਦਿਨੁ ਕਰਮ ਕਰਹਿ ਬਹੁਤੇਰੇ
ਸੁਪਨੈ ਸੁਖੁ ਨ ਹੋਈ ॥੧॥

گِیانی گُر بِنُ بھگتِ ن ہوئی --

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥

کورے رنّگُ کدے ن چڑھےَ
جے لوچےَ سبھُ کوئی --1-- رہاءُ --

ਕੋਰੈ ਰੰਗੁ ਕਦੇ ਨ ਚੜੈ
ਜੇ ਲੋਚੈ ਸਭੁ ਕੋਈ ॥੧॥ ਰਹਾਉ ॥

جپُ تپ سنّجم ورت کرے پُوجا منمُکھ روگُ ن جائی --	----	ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥
انتر روگُ مہا ابھِمانا دُوجےَ بھاءِ کھُیائی --2--	----	ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥
باہرِ بھیکھ بہُتُ چترُائی منُویا دہ دِس دھاوے --	----	ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥
ہئُمےَ بیاپِیا سبدُ ن چینّہے پھِرِ پھِرِ جُونی آوےَ --3--	----	ਹਉਮੈ ਬਿਆਪਿਆ ਸਬਦੁ ਨ ਚੀਨ੍ਹੈ ਫਿਰਿ ਫਿਰਿ ਜੂਨੀ ਆਵੈ ॥੩॥
نانک ندرِ کرے سو بُوجھےَ سو جنُ نامُ دھِیائے --	----	ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥
گُر پرسادی ایکو بُوجھےَ ایکسُ ماہِ سمائے --4--4--	----	ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥
سُوہی مہلا[1] 4 گھرُ 2 | محلا[1]	----	ਸੂਹੀ ਮਹਲਾ ੪ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
گُرمتِ نگری کھوج کھوجائی --	----	ਗੁਰਮਤਿ ਨਗਰੀ ਖੋਜਿ ਖੋਜਾਈ ॥
ہرِ ہرِ نامُ پدارتھ پائی --1--	----	ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥
میرےَ منِ ہرِ ہرِ سانْتِ وسائی --	----	ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥
تِسنا اگنِ بُجھی کھِن انتر گُرِ ملِۓ سبھ بھُکھ گوائی --1-- رہاءُ --	----	ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥

ہرِ گُݨ گاوا جِیوا میری مائی --	----	ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥
ستِگُرِ دئِیالِ گُݨ نامُ دِڑائی --2--	----	ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥
ہءُ ہرِ پ٘ربھُ پِیارا ڈھُوڈھِ ڈھُوڈھائی --	----	ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥
ستسنّگتِ مِلِ ہرِ رسُ پائی --3--	----	ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥
دھُرِ مستکِ لیکھ لِکھے ہرِ پائی --	----	ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥
گُرُ نانکُ تُٹھا میلےَ ہرِ بھائی --4--1--5--	----	ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥
سُوہی مہلا[1] 4 -- | [1]محلا-	----	ਸੂਹੀ ਮਹਲਾ ੪ ॥
ہرِ کرِپا کرے منِ ہرِ رنّگُ لائے --	----	ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥
گُرمُکھِ ہرِ ہرِ نامِ سمائے --1--	----	ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥
ہرِ رنّگِ راتا منُ رنّگ ماݨے --	----	ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥
سدا اننّدِ رہےَ دِن راتی پُورے گُر کےَ سبدِ سماݨے --1-- رہاءُ --	----	ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥

ہرِ رنگ کءُ لوچے سبھُ کوئی --	----	ਹਰਿ ਰੰਗ ਕਉ ਲੋਚੈ ਸਭੁ ਕੋਈ ॥
گُرمُکھِ رنگُ چلُولا ہوئی --2--	----	ਗੁਰਮੁਖਿ ਰੰਗੁ ਚਲੂਲਾ ਹੋਈ ॥੨॥
منمُکھِ مُگدھُ نرُ کورا ہوءِ --	----	ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥
جے سءُ لوچے رنگُ ن ہووے کوءِ --3--	----	ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥
ندرِ کرے تا ستگُرُ پاوے --	Page# [733]	ਨਦਰਿ ਕਰੇ ਤਾ ਸਤਿਗੁਰੁ ਪਾਵੈ ॥
نانک ہرِ رس ہرِ رنگِ سماوے --6--2--4--	----	ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥
[1]محلا- | سُوہی مہلا[1] 4 --	----	ਸੂਹੀ ਮਹਲਾ ੪ ॥
جِہوا ہرِ رس رہی اگھاءِ --	----	ਜਿਹਵਾ ਹਰਿ ਰਸਿ ਰਹੀ ਅਘਾਇ ॥
گُرمُکھِ پیوے سہجِ سماءِ --1--	----	ਗੁਰਮੁਖਿ ਪੀਵੈ ਸਹਜਿ ਸਮਾਇ ॥੧॥
ہرِ رسُ جن چاکھہُ جے بھائی --	----	ਹਰਿ ਰਸੁ ਜਨ ਚਾਖਹੁ ਜੇ ਭਾਈ ॥
تءُ کت انت سادِ لوبھائی --1-- رہاءُ --	----	ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥
گُرمتِ رسُ راکھہُ اُر دھارِ --	----	ਗੁਰਮਤਿ ਰਸੁ ਰਾਖਹੁ ਉਰ ਧਾਰਿ ॥
ہرِ رس راتے رنگِ مُرارِ --2--	----	ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥
منمُکھِ ہرِ رسُ چاکھیا ن جاءِ --	----	ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥
ہئُمےَ کرے بہُتی ملے سجاءِ[1] --3-- |	----	ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥

[1]سزاءِ-

ندرِ کرے تا ہرِ رسُ پاوے --	----	ਨਦਰਿ ਕਰੇ ਤਾ ਹਰਿ ਰਸੁ ਪਾਵੈ ॥
نانک ہرِ رسِ ہرِ گُݨ گاوے --7--3--4--	----	ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥
سُوہی مہلا[1] 4 گھرُ 6 | محلا[1]-	----	ਸੂਹੀ ਮਹਲਾ ੪ ਘਰੁ ੬
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
نِیچ جاتِ[1] ہرِ جپِتیا اُتم پدوی پاءِ -- | زاتِ[1]-	----	ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥
پُوچھہُ بِدر داسی سُتے کِسنُ اُترِیا گھرِ جِسُ جاءِ --1--	----	ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥
ہرِ کی اکتھ کتھا سُنہُ جن بھائی جِتُ سہسا دُوکھ بھُوکھ سبھ لہِ جاءِ --1-- رہاءُ --	----	ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
روِداسُ چمارُ اُستت کرے ہرِ کیرتِ نِمکھ اِک گاءِ --	----	ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
پتت جاتِ[1] اُتمُ بھئِیا چارِ ورن پئے پگ آءِ --2-- | زاتِ[1]-	----	ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
نامدیء پرّیتِ لگی ہرِ سیتی لوکُ چھیپا کہے بُلاءِ --	----	ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥

کھتّری برّاہمݨ پِٹھِ دے چھوڈڑے
ہرِ نامدےءُ لِیا مُکھِ لاءِ --3--

ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ
ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥

جِتنے بھگت ہرِ سیوکا
مُکھِ اٹھسٹھِ تیرتھ تِن تِلکُ کڈھاءِ --

ਜਿਤਨੇ ਭਗਤ ਹਰਿ ਸੇਵਕਾ
ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥

جنُ نانکُ تِن کءُ اندِنُ پرسے
جے کِرپا کرے ہرِ راءِ --4--1--8--

ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ
ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥

سُوہی مہلا[1] 4 -- | [1]محلا-

ਸੂਹੀ ਮਹਲਾ ੪ ॥

تِنّہی انترِ ہرِ آرادھیا
جِن کءُ دھُرِ لِکھِیا لِکھتُ لِلارا --

ਤਿਨ੍ਹੀ ਅੰਤਰਿ ਹਰਿ ਆਰਾਧਿਆ
ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥

تِن کی بکھیلی[1] کوئی کیا کرے
جِن کا انگُ کرے میرا ہرِ کرتارا --1--
| [1]بخیلی-

ਤਿਨ ਕੀ ਬਖੀਲੀ ਕੋਈ ਕਿਆ ਕਰੇ
ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥

ہرِ ہرِ دھیاءِ من میرے من دھِیاءِ ہرِ
جنم جنم کے سبھِ دُوکھ نِوارݨہارا
--1-- رہاءُ --

ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ
ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥

دھُرِ بھگت جنا کءُ بکھسِیا[1]
ہرِ انّمرِت بھگتِ بھنّڈارا -- | [1]بخشیا-

ਧੁਰਿ ਭਗਤ ਜਨਾ ਕਉ ਬਖਸਿਆ
ਹਰਿ ਅੰਮ੍ਰਿਤ ਭਗਤਿ ਭੰਡਾਰਾ ॥

مُورکھُ ہووےَ سُ اُن کی رِیس کرے تِسُ
ہلتِ پلتِ مُہُ کارا --2--

ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ
ਹਲਤਿ ਪਲਤਿ ਮੁਹੁ ਕਾਰਾ ॥੨॥

سے بھگت سے سیوکا جنا ہرِ نامُ پیارا --	----	ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥
تِن کی سیوا تے ہرِ پائیۓ سِرِ نِندک کے پوےَ چھارا --3--	----	ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥
جِسُ گھرِ وِرتی سوئی جانئے جگت گُر نانک پُوچھِ کرہُ بیچارا --	----	ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥
چہُ پیڑی آدِ جُگادِ بکھیلی[1] کِنے ن پائِئو ہرِ سیوک بھاءِ نِستارا --4--2--9-- 1.بخیلی-	----	ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥
سُوہی مہلا[1] 4 -- | 1.محلا-	----	ਸੂਹੀ ਮਹਲਾ ੪ ॥
جتھےَ ہرِ آرادھیۓ تتھےَ ہرِ مِتُ سہائی --	----	ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
گُر کِرپا تے ہرِ مَنِ وسےَ ہورت بِدھِ لئِیا ن جائی --1--	----	ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
ہرِ دھنُ سنّچیۓ بھائی --	Page# [734]	ਹਰਿ ਧਨੁ ਸੰਚੀਐ ਭਾਈ ॥
جِ ہلتِ پلتِ ہرِ ہوءِ سکھائی --1-- رہاءُ --	----	ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥

ستسنگتی سنگ ہرِ دھنُ کھٹیۓ
ہور تھےَ ہورتُ اُپاۓ
ہرِ دھنُ کتےَ ن پائی --

ਸਤਸੰਗਤੀ ਸੰਗਿ ਹਰਿ ਧਨੁ ਖਟੀਐ
ਹੋਰ ਥੈ ਹੋਰਤੁ ਉਪਾਇ
ਹਰਿ ਧਨੁ ਕਿਤੈ ਨ ਪਾਈ ॥

ہر رتنے کا واپارِیا ہرِ رتن دھنُ وِہاجھے
کچےَ کے واپارِیۓ واکِ ہرِ دھنُ لئیا ن
جائی --2--

ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ
ਵਿਹਾਝੇ
ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ
ਨ ਜਾਈ ॥੨॥

ہرِ دھنُ رتنُ جویہرُ مانکُ ہرِ دھنے نالِ انمّرِت
ویلےَ وتے
ہرِ بھگتی ہرِ لِو لائی --

ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ
ਨਾਲਿ ਅੰਮ੍ਰਿਤ ਵੇਲੈ ਵਤੈ
ਹਰਿ ਭਗਤੀ ਹਰਿ ਲਿਵ ਲਾਈ ॥

ہرِ دھنُ انمّرِت ویلےَ وتے کا بیجِیا
بھگت کھاءِ کھرچِ[1] رہے
نِکھُٹے ناہی -- | [1]خرچ

ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ
ਭਗਤ ਖਾਇ ਖਰਚਿ ਰਹੇ
ਨਿਖੁਟੈ ਨਾਹੀ ॥

ہلتِ پلتِ ہرِ دھنےَ کی
بھگتا کءُ مِلی وڈِیائی --3--

ਹਲਤਿ ਪਲਤਿ ਹਰਿ ਧਨੈ ਕੀ
ਭਗਤਾ ਕਉ ਮਿਲੀ ਵਡਿਆਈ ॥੩॥

ہرِ دھنُ نِربھءُ سدا سدا استھِرُ ہےَ ساچا
اِہُ ہرِ دھنُ اگنی تسکرےَ پانیۓ جمدُوتے
کسےَ کا گوائِیا ن جائی --

ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ
ਸਾਚਾ
ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ
ਜਮਦੂਤੈ
ਕਿਸੈ ਕਾ ਗਵਾਇਆ ਨ ਜਾਈ ॥

ہرِ دھن کءُ اُچکا نیڑِ ن آوئی
جمُ جاگاتی ڈنڈُ ن لگائی --4--

ਹਰਿ ਧਨ ਕਉ ਉਚਕਾ ਨੇੜਿ ਨ ਆਵਈ
ਜਮੁ ਜਾਗਾਤੀ ਡੰਡੁ ਨ ਲਗਾਈ ॥੪॥

ساکتی پاپ کرِ کے بِکھِیا دھنُ سنّچِیا
تِنا اِک وِکھ نالِ ن جائی --

ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ
ਤਿਨਾ ਇਕ ਵਿਖ ਨਾਲਿ ਨ ਜਾਈ ॥

ملتےَ وِچ ساکت دُہیلے بھۓ ہتھہُ چھُڑکِ گئِیا
اگےَ پلتِ ساکتُ ہرِ درگہ ڈھوئی ن پائی
--5--

ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ
ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥

اِسُ ہرِ دھن کا ساہُ ہرِ آپِ ہےَ سنّتہُ
جِس نو دےءِ سُ ہرِ دھنُ لدِ چلائی --

ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ
ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥

اِسُ ہرِ دھنےَ کا توٹا کدے ن آوئی
جن نانک کءُ گرِ سوجھی پائی
--6--3--10--

ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ
ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥

سُوہی مہلا[1] 4 -- | [1]محلا-

ਸੂਹੀ ਮਹਲਾ ੪ ॥

جِس نو ہرِ سُپّرسنّنُ ہوءِ سو ہرِ گُنّا روےَ
سو بھگتُ سو پروانُ --

ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ
ਸੋ ਭਗਤੁ ਸੋ ਪਰਵਾਨੁ ॥

تِس کی مہِما کِیا ورنیۓَ
جِس کےَ ہِردےَ وسِیا ہرِ پُرکھُ بھگوانُ
--1--

ਤਿਸ ਕੀ ਮਹਿਮਾ ਕਿਆ ਵਰਨੀਐ
ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥

گووِنّد گُنّ گائیۓَ جیءُ
لاءِ ستِگُرُو نالِ دھِیانُ --1-- رہاءُ --

ਗੋਵਿੰਦ ਗੁਣ ਗਾਈਐ ਜੀਉ
ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥

سو سِتگُرو سا سیوا سِتگُر کی سپھل ہے
جِس تے پائیئے پرم نِدھانُ --

ਸੋ ਸਤਿਗੁਰੁ ਸਾ ਸੇਵਾ ਸਤਿਗੁਰ ਕੀ ਸਫਲ ਹੈ
ਜਿਸ ਤੇ ਪਾਈਐ ਪਰਮ ਨਿਧਾਨੁ ॥

جو دُوجےَ بھاءِ ساکت کامنا ارتھِ دُرگنّدھ
سریودے
سو نِہپھل سبھُ اگیانُ --2--

ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ
ਦੁਰਗੰਧ ਸਰੇਵਦੇ
ਸੋ ਨਿਹਫਲ ਸਭੁ ਅਗਿਆਨੁ ॥੨॥

جِس نو پرتیتِ ہووے تِس کا گاوِیا تھاءِ
پوے
سو پاوے درگہ مانُ --

ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ
ਥਾਇ ਪਵੈ
ਸੋ ਪਾਵੈ ਦਰਗਹ ਮਾਨੁ ॥

جو بِنُ پرتیتی کپٹی کُوڑی کُوڑی اکھی پٹدے
اُن کا اُترِ جائِگا جھُوٹھُ گمانُ --3--

ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ
ਮੀਟਦੇ
ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥

جیتا جیءُ پِنڈُ سبھُ تیرا
تُوںَ انترجامی پُرکھُ بھگوانُ --

ਜੇਤਾ ਜੀਉ ਪਿੰਡੁ ਸਭੁ ਤੇਰਾ
ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥

داسنِ داسُ کہے جنُ نانکُ
جیہا تُوںَ کرائِہِ تیہا ہءُ کری وکھِیانُ
--11--4--4--

ਦਾਸਨਿ ਦਾਸੁ ਕਹੈ ਜਨੁ ਨਾਨਕੁ
ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ
ਵਖਿਆਨੁ ॥੪॥੪॥੧੧॥

سُوہی مہلا[1] 4 گھرُ 7 | [1]محلا-

ਸੂਹੀ ਮਹਲਾ ੪ ਘਰੁ ੭

ੴ سِتگُر پّرسادِ --

Page# [735]

ੴ ਸਤਿਗੁਰ ਪ੍ਰਸਾਦਿ ॥

تیرے کون کون گُنڑ کہِ کہِ گاوا
تُو ساہِب[1] گُنی نِدھانا -- | [1]صاحب-

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ ॥

تُمری مہِما برنِ ن ساکءُ تُوںّ ٹھاکُر اُوچ بھگوانا --1--	----	ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
مےَ ہرِ ہرِ نامُ دھر سوئی --	----	ਮੈ ਹਰਿ ਹਰਿ ਨਾਮੁ ਧਰ ਸੋਈ ॥
جِءُ بھاوےَ تِءُ راکھُ میرے ساہِب[1] مےَ تُجھ بِنُ اورُ ن کوئی --1-- رہاءُ -- [1]صاحِب-	----	ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥
مےَ تانُڑ دِیبانُڑ تُوہےَ میرے سُیامی مےَ تُدھُ آگےَ ارداسِ[1] -- | [1]عرداسِ-	----	ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
مےَ ہورُ تھاءُ ناہی جِسُ پہِ کرءُ بینّتی میرا دُکھُ سُکھُ تُجھ ہی پاسِ --2--	----	ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
وِچے دھرتی وِچے پانڑی وِچِ کاسٹ اگنِ دھرِیجےَ --	----	ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥
بکری سِنّگھُ اِکتےَ تھاءِ راکھے من ہرِ جپِ بھرّمُ بھءُ دُورِ کیِجےَ --3--	----	ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥
ہرِ کی وڈِیائی دیکھہُ سنّتہُ ہرِ نِمانڑیا مانُڑ دیوائے --	----	ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥
جِءُ دھرتی چرنڑ تلے تے اُوپرِ آوےَ تِءُ نانک سادھ جنا جگتُ آنِ سبھُ پیَری پائے --4--1--12--	----	ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

ਸੂਹੀ ਮਹਲਾ ੪ ॥	سُوہی مہلا[1] 4 ۔۔ | [1]محلا۔
ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥	تُوںّ کرتا سبھُ کِچھُ آپے جانڑہِ کِیا تُدھُ پہِ آکھِ سُنڑائیَۓ ۔۔
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥	بُرا بھلا تُدھُ سبھُ کِچھُ سُوجھےَ جیہا کو کرے تیہا کو پائیَۓ ۔۔1۔۔
ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥	میرے ساہِب[1] تُوںّ انّترکی بِدھِ جانڑہِ ۔۔ | [1]صاحِب۔
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥	بُرا بھلا تُدھُ سبھُ کِچھُ سُوجھےَ تُدھُ بھاوےَ تِوےَ بُلاوہِ ۔۔1۔۔ رہاءُ ۔۔
ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥	سبھُ موہُ مائِیا سرِیرُ ہرِ کِییا وِچِ دیہی مانُکھ بھگتِ کرائی ۔۔
ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥	اِکنا ستِگُرُ میلِ سُکھُ دیوہِ اِکِ منمُکھِ دھنّدھُ پِٹائی ۔۔2۔۔
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥	سبھُ کو تیرا تُوںّ سبھنا کا میرے کرتے تُدھُ سبھنا سِرِ لِکھِیا لیکھُ ۔۔
ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥	جیہی تُوںّ ندرِ کرہِ تیہا کو ہووےَ بِنُ ندری ناہی کو بھیکھُ ۔۔3۔۔
ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥	تیری وڈِیائی تُوںّہےَ جانڑہِ سبھ تُدھنو نِت دھِیاۓ ۔۔

جِس نوُ تُدھُ بھاوےَ تِس نوُ توُنّ میلہِ
جن نانک سوُ تھاءِ پاۓ
--13--2--4--

ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ
ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥

سُوہی مہلا[1] 4 -- | [1]محلا-

ਸੂਹੀ ਮਹਲਾ ੪ ॥

جِن کےَ انّترِ وسِیا میرا ہرِ ہرِ
تِن کے سبھِ روُگ گواۓ --

ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ
ਤਿਨ ਕੇ ਸਭਿ ਰੋਗ ਗਵਾਏ ॥

تے مُکت بھۓ جِن ہرِ نامُ دھِیائِیا
تِن پوِتُ پرم پدُ پاۓ --1--

ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ
ਤਿਨ ਪਵਿਤੁ ਪਰਮ ਪਦੁ ਪਾਏ ॥੧॥

میرے رام ہرِ جن آروُگ بھۓ --

ਮੇਰੇ ਰਾਮ ਹਰਿ ਜਨ ਆਰੋਗ ਭਏ ॥

گُر بچنی جِنا جپِیا میرا ہرِ ہرِ
تِن کے ہئُمےَ روُگ گۓ --1-- رہاءُ --

ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ
ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥

برّہما بِسنُ مہادےءُ ترّےَ گُنڑ روُگی
وِچِ ہئُمےَ کار کمائی --

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ
ਵਿਚਿ ਹਉਮੈ ਕਾਰ ਕਮਾਈ ॥

جِنِ کیِۓ تِسہِ ن چیتہِ بپُڑے
ہرِ گُرمُکھِ سوجھی پائی --2--

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ
ਹਰਿ ਗੁਰਮੁਖਿ ਸੋਝੀ ਪਾਈ ॥੨॥

ہئُمےَ روُگِ سبھُ جگتُ بِیاپِیا
تِن کءُ جنم مرنڑ دُکھُ بھاری --

ਹਉਮੈ ਰੋਗਿ ਸਭੁ ਜਗਤੁ ਬਿਆਪਿਆ
ਤਿਨ ਕਉ ਜਨਮ ਮਰਣ ਦੁਖੁ ਭਾਰੀ ॥

گُر پرسادی کوُ وِرلا چھوُٹےَ
تِسُ جن کءُ ہءُ بلِہاری --3--

ਗੁਰ ਪਰਸਾਦੀ ਕੋ ਵਿਰਲਾ ਛੂਟੈ
ਤਿਸੁ ਜਨ ਕਉ ਹਉ ਬਲਿਹਾਰੀ ॥੩॥

Page# [736]

جِنِ سِسٹِ ساجی سوئی ہرِ جانےٗ
تا کا رُوپُ اپارو --

ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ
ਤਾ ਕਾ ਰੂਪੁ ਅਪਾਰੋ ॥

نانک آپے ویکھِ ہرِ بگسےَ
گُرمُکھِ بّرہم بیچارو --4--3--14--

ਨਾਨਕ ਆਪੇ ਵੇਖਿ ਹਰਿ ਬਿਗਸੈ
ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

سُوہی مہلا[1] 4 -- | [1]محلا-

ਸੂਹੀ ਮਹਲਾ ੪ ॥

کیتا کرنٹا سرب رجائی[1]
کِچھُ کیچےَ جے کرِ سکیۓَ -- | [1]رضائی-

ਕੀਤਾ ਕਰਣਾ ਸਰਬ ਰਜਾਈ
ਕਿਛੁ ਕੀਚੈ ਜੇ ਕਰਿ ਸਕੀਐ ॥

آپٹا کیتا کِچھُو ن ہووے
جِءُ ہرِ بھاوےَ تِءُ رکھیۓَ --1--

ਆਪਣਾ ਕੀਤਾ ਕਿਛੂ ਨ ਹੋਵੈ
ਜਿਉ ਹਰਿ ਭਾਵੈ ਤਿਉ ਰਖੀਐ ॥੧॥

میرے ہرِ جیءُ سبھُ کو تیرے وسِ --

ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

اسا جورُ[1] ناہی جے کِچھُ کرِ ہم ساکہ
جِءُ بھاوےَ توےَ بکھسِ[2] --1-- رہاءُ
-- | [1]زورُ- [2]بخش-

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

سبھُ جیءُ پِنڈُ دِییا تُدھُ آپے
تُدھُ آپے کارےَ لائیا --

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ
ਤੁਧੁ ਆਪੇ ਕਾਰੈ ਲਾਇਆ ॥

جیہا تُوںّ ہُکمُ[1] کرہِ تیہے کو کرم کماوے
جیہا تُدھُ دھُرِ لِکھِ پائیا --2-- | [1]حکم-

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ
ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

پنّچ تتُ کرِ تُدھُ سّرسٹِ سبھ ساجی
کوئی چھیوا کرِءُ جے کِچھُ کیتا ہووے --

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ
ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

اِکنا ستِگُرُ میلِ تُوںّ بُجھاوہِ
اِکِ منمُکھِ کرہِ سِ رووے ۔۔3۔۔ ---- ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ
ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

ہرِ کی وڈِیائی ہءُ آکھِ ن ساکا
ہءُ مُورکھُ مُگدھُ نیچانُ ۔۔ ---- ਹਰਿ ਕੀ ਵਡਿਆਈ ਹਉ ਆਖਿ ਨ ਸਾਕਾ
ਹਉ ਮੂਰਖੁ ਮੁਗਧੁ ਨੀਚਾਣੁ ॥

جن نانک کءُ ہرِ بکھسِ[1] لے میرے سُیامی
سرݨاگتِ پئِیا اجانُ ---- ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ
ਸਰਣਾਗਤਿ ਪਇਆ ਅਜਾਣੁ
۔۔4۔۔4۔۔15۔۔24۔۔ | [1]بخشِ۔ ॥੪॥੪॥੧੫॥੨੪॥

راگُ سُوہی مہلا[1] 5 گھرُ 1 | [1]محلا۔ ---- ਰਾਗੁ ਸੂਹੀ ਮਹਲਾ ੫ ਘਰੁ ੧

ੴ ستِگُر پ٘رسادِ ۔۔ ---- ੴ ਸਤਿਗੁਰ ਪ੍ਰਸਾਦਿ ॥

باجِیگرِ[1] جَیسے باجی[2] پائی ۔۔ | [1]بازِیگرِ۔ [2]بازی۔ ---- ਬਾਜੀਗਰਿ ਜੈਸੇ ਬਾਜੀ ਪਾਈ ॥

نانا رُوپ بھیکھ دِکھلائی ۔۔ ---- ਨਾਨਾ ਰੂਪ ਭੇਖ ਦਿਖਲਾਈ ॥

سانْگُ اُتارِ تھنّمھِئو پاسارا ۔۔ ---- ਸਾਂਗੁ ਉਤਾਰਿ ਥੰਮਿ੍ਹਓ ਪਾਸਾਰਾ ॥

تب ایکو ایکنّکارا ۔۔1۔۔ ---- ਤਬ ਏਕੋ ਏਕੰਕਾਰਾ ॥੧॥

کون رُوپ د٘رِسٹِئو بِنسائِئو ۔۔ ---- ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥

کتہِ گئِئو
اُہُ کت تے آئِئو ۔۔1۔۔ رہاءُ ۔۔ ---- ਕਤਹਿ ਗਇਓ
ਉਹੁ ਕਤ ਤੇ ਆਇਓ ॥੧॥ ਰਹਾਉ ॥

جل تے اُوٹھہِ انِک ترنّگا ۔۔ ---- ਜਲ ਤੇ ਊਠਹਿ ਅਨਿਕ ਤਰੰਗਾ ॥

کنِک بھُوکھن کینے بہُ رنّگا ۔۔ ---- ਕਨਿਕ ਭੂਖਨ ਕੀਨੇ ਬਹੁ ਰੰਗਾ ॥

بیجُ بیجِ دیکھِئو بہُ پرکارا ۔۔ ---- ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

پھل پاکے تے ایکنکارا --2--	----	ਫਲ ਪਾਕੇ ਤੇ ਏਕੰਕਾਰਾ ॥੨॥
سہس گھٹا مہِ ایکُ آکاسُ --	----	ਸਹਸ ਘਟਾ ਮਹਿ ਏਕੁ ਆਕਾਸੁ ॥
گھٹ پھوٹے تے اوہی پرگاسُ --	----	ਘਟ ਫੂਟੇ ਤੇ ਓਹੀ ਪ੍ਰਗਾਸੁ ॥
بھرم لوبھ موہ مائیا وِکار --	----	ਭਰਮ ਲੋਭ ਮੋਹ ਮਾਇਆ ਵਿਕਾਰ ॥
بھّرم چھوٹے تے ایکنکار --3--	----	ਭ੍ਰਮ ਛੂਟੇ ਤੇ ਏਕੰਕਾਰ ॥੩॥
اوہُ اِبناسی بِنست ناہی --	----	ਓਹੁ ਅਬਿਨਾਸੀ ਬਿਨਸਤ ਨਾਹੀ ॥
نا کو آوے نا کو جاہی --	----	ਨਾ ਕੋ ਆਵੈ ਨਾ ਕੋ ਜਾਹੀ ॥
گُرِ پُورے ہئُمے مل دھوئی --	----	ਗੁਰਿ ਪੂਰੈ ਹਉਮੈ ਮਲੁ ਧੋਈ ॥
کہُ نانک میری پرم گتِ ہوئی --4--1--	----	ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
کِیتا لوڑہِ سو پربھ ہوءِ --	----	ਕੀਤਾ ਲੋੜਹਿ ਸੋ ਪ੍ਰਭ ਹੋਇ ॥
تُجھ بِنُ دُوجا ناہی کوءِ --	----	ਤੁਝ ਬਿਨੁ ਦੂਜਾ ਨਾਹੀ ਕੋਇ ॥
جو جنُ سیوے تِسُ پُورن کاج --	----	ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥
داس اپُنے کی راکھہُ لاج --1--	----	ਦਾਸ ਅਪੁਨੇ ਕੀ ਰਾਖਹੁ ਲਾਜ ॥੧॥
تیری سرنِ پُورن دئیالا --	----	ਤੇਰੀ ਸਰਣਿ ਪੂਰਨ ਦਇਆਲਾ ॥
تُجھ بِنُ کونُ کرے پرتپالا --1-- رہاءُ --	----	ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥
جلِ تھلِ مہیئلِ رہیا بھرپُورِ --	----	ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥
نِکٹِ وسے ناہی پربھ دُورِ --	----	ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

لوک پتیارے کچھُو ن پائیۓ --	----	ਲੋਕ ਪਤੀਆਰੈ ਕਛੂ ਨ ਪਾਈਐ ॥
ساچِ لگےَ تا ہئُمےَ جائیۓ --2--	----	ਸਾਚਿ ਲਗੈ ਤਾ ਹਉਮੈ ਜਾਈਐ ॥੨॥
جِس نوَ لاءِ لۓ سو لاگےَ --	----	ਜਿਸ ਨੋ ਲਾਇ ਲਏ ਸੋ ਲਾਗੈ ॥
گیان رتنُ انترِ تِسُ جاگےَ --	Page# [737]	ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥
دُرمتِ جاءِ پرم پدُ پاۓ --	----	ਦੁਰਮਤਿ ਜਾਇ ਪਰਮ ਪਦੁ ਪਾਏ ॥
گُر پرسادی نامُ دھِیاۓ --3--	----	ਗੁਰ ਪਰਸਾਦੀ ਨਾਮੁ ਧਿਆਏ ॥੩॥
دُءِ کر جوڑِ کرءُ ارداسِ[1] -- | [1]عرداس-	----	ਦੁਇ ਕਰ ਜੋੜਿ ਕਰਉ ਅਰਦਾਸਿ ॥
تُدھُ بھاوے تا آنڑہِ راسِ --	----	ਤੁਧੁ ਭਾਵੈ ਤਾ ਆਣਹਿ ਰਾਸਿ ॥
کرِ کِرپا اپنی بھگتی لاءِ --	----	ਕਰਿ ਕਿਰਪਾ ਅਪਨੀ ਭਗਤੀ ਲਾਇ ॥
جن نانک پ٘ربھُ سدا دھِیاءِ --4--2--	----	ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
دھنُ سوہاگنِ جو پ٘ربھُو پچھانےَ --	----	ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
مانےَ ہُکمُ[1] تجےَ ابھمانےَ -- | [1]حکم-	----	ਮਾਨੈ ਹੁਕਮੁ ਤਜੈ ਅਭਿਮਾਨੈ ॥
پ٘رِء سِءُ راتی رلیِیا مانےَ --1--	----	ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥
سُنِ سکھیۓ پ٘ربھ مِلنڑ نیسانی[1] -- | [1]نِیشانی-	----	ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥
منُ تنُ ارپِ تجِ لاج لوکانی --1-- رہاءُ --	----	ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥
سکھی سہیلی کءُ سمجھاوے --	----	ਸਖੀ ਸਹੇਲੀ ਕਉ ਸਮਝਾਵੈ ॥
سوئی کماوے جو پ٘ربھ بھاوے --	----	ਸੋਈ ਕਮਾਵੈ ਜੋ ਪ੍ਰਭ ਭਾਵੈ ॥

سا سوہاگݨِ انکِ سماوے ۔۔2۔۔	----	ਸਾ ਸੋਹਾਗਣਿ ਅੰਕਿ ਸਮਾਵੈ ॥੨॥
گربِ گہیلی مہلُ[1] ن پاوے ۔۔ | [1]محلُ۔	----	ਗਰਬਿ ਗਹੇਲੀ ਮਹਲੁ ਨ ਪਾਵੈ ॥
پھِرِ پچھُتاوے جب رَیݨِ بِہاوے ۔۔	----	ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥
کرمہِیݨِ منمُکھِ دُکھُ پاوے ۔۔3۔۔	----	ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥
بِنءُ کری جے جاݨا دُورِ ۔۔	----	ਬਿਨਉ ਕਰੀ ਜੇ ਜਾਣਾ ਦੂਰਿ ॥
پّربھُ اِبناسی رہِیا بھرپُورِ ۔۔	----	ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥
جنُ نانکُ گاوے دیکھِ ہدُورِ[1] ۔۔4۔۔3۔۔ | [1]حدُورِ۔	----	ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥
سُوہی مہلا[1] 5 ۔۔ | [1]محلا۔	----	ਸੂਹੀ ਮਹਲਾ ੫ ॥
گّرِہُ وسِ گُرِ کینا ہءُ گھر کی نارِ ۔۔	----	ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥
دس داسی کرِ دِینی بھتارِ ۔۔	----	ਦਸ ਦਾਸੀ ਕਰਿ ਦੀਨੀ ਭਤਾਰਿ ॥
سگل سمگّری مے گھر کی جوڑی ۔۔	----	ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥
آس پِیاسی پِر کءُ لوڑی ۔۔1۔۔	----	ਆਸ ਪਿਆਸੀ ਪਿਰ ਕਉ ਲੋੜੀ ॥੧॥
کون کہا گُن کنّت پِیارے ۔۔	----	ਕਵਨ ਕਹਾ ਗੁਨ ਕੰਤ ਪਿਆਰੇ ॥
سُگھڑ سرُوپ دئِیال مُرارے ۔۔1۔۔ رہاءُ ۔۔	----	ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥
ستُ سِیگارُ بھءُ انّجنُ پائِیا ۔۔	----	ਸਤੁ ਸੀਗਾਰੁ ਭਉ ਅੰਜਨੁ ਪਾਇਆ ॥
انّمرِت نامُ تنّبولُ مُکھِ کھائِیا ۔۔	----	ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥

کنّگن بسترّ گہنے بنے سُہاوے --	----	ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥
دھن سبھ سُکھ پاوےَ جاں پِرُ گھرِ آوےَ --2--	----	ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥
گُݨ کامݨ کرِ کنّتُ رِیجھائِیا --	----	ਗੁਣ ਕਾਮਣ ਕਰਿ ਕੰਤੁ ਰੀਝਾਇਆ ॥
وِس کرِ لِینا گُرِ بھرمُ چُکائِیا --	----	ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥
سبھ تے اُوچا منّدرُ میرا --	----	ਸਭ ਤੇ ਊਚਾ ਮੰਦਰੁ ਮੇਰਾ ॥
سبھ کامݨِ تِیاگی پرِء پرِیتمُ میرا --3--	----	ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥
پرگِٹیا سُورُ جوتِ اُجِیارا --	----	ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥
سیج وِچھائی سردھ اپارا --	----	ਸੇਜ ਵਿਛਾਈ ਸਰਧ ਅਪਾਰਾ ॥
نو رنّگ لالُ سیج راوݨ آئِیا --	----	ਨਵ ਰੰਗ ਲਾਲੁ ਸੇਜ ਰਾਵਣ ਆਇਆ ॥
جن نانک پِر دھن مِلِ سُکھُ پائِیا --4--4--	----	ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
اُمکِئو ہیءُ مِلن پربھ تائی --	----	ਉਮਕਿਓ ਹੀਉ ਮਿਲਨ ਪ੍ਰਭ ਤਾਈ ॥
کھوجت چرِئو دیکھءُ پرِء جائی --	----	ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥
سُنت سدیسرو پرِء گرِہِ سیج وِچھائی --	----	ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥
بھرّمِ بھرّمِ آئِئو تءُ ندرِ ن پائی --1--	----	ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥
کِن بِدھِ ہِیئرو دھیرےَ نِمانو --	----	ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥

مِلُ ساجن ہٶُ تُجھُ کُربانو[1] --1-- رہاۓُ -- [1]قُربانو۔	----	ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥
ایکا سیج وِچھی دھن کنّتا --	----	ਏਕਾ ਸੇਜ ਵਿਛੀ ਧਨ ਕੰਤਾ ॥
دھن سُوتی پِرُ سد جا گنّتا --	----	ਧਨ ਸੂਤੀ ਪਿਰੁ ਸਦ ਜਾਗੰਤਾ ॥
پِیئو مدرو دھن متونّتا --	----	ਪੀਓ ਮਦਰੋ ਧਨ ਮਤਵੰਤਾ ॥
دھن جاگےَ جے پِرُ بولنّتا --2--	----	ਧਨ ਜਾਗੈ ਜੇ ਪਿਰੁ ਬੋਲੰਤਾ ॥੨॥
بھئی نِراسی بہُتُ دِن لاگے --	----	ਭਈ ਨਿਰਾਸੀ ਬਹੁਤੁ ਦਿਨ ਲਾਗੇ ॥
دیس دِسنّترِ مےَ سگلے جھاگے --	----	ਦੇਸ ਦਿਸੰਤਰ ਮੈ ਸਗਲੇ ਝਾਗੇ ॥
کھِنُ رہنُ ن پاوءُ بِنُ پگ پاگے --	----	ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥
ہوءِ کّرِپالُ پّربھ مِله سبھاگے --3--	Page# [738]	ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥
بھئِئو کّرِپالُ ستسنّگِ مِلائِیا --	----	ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥
بُوجھی تپتِ گھرِہِ پِرُ پائِیا --	----	ਬੂਝੀ ਤਪਤਿ ਘਰਹਿ ਪਿਰੁ ਪਾਇਆ ॥
سگل سِیگار ہُݨِ مُجھہِ سُہائِیا --	----	ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥
کہُ نانک گُر بھرمُ چُکائِیا --4--	----	ਕਹੁ ਨਾਨਕ ਗੁਰ ਭਰਮੁ ਚੁਕਾਇਆ ॥੪॥
جہ دیکھا تہ پِرُ ہےَ بھائی --	----	ਜਹ ਦੇਖਾ ਤਹ ਪਿਰੁ ਹੈ ਭਾਈ ॥
کھولّہِئو کپاٹُ تا منُ ٹھہرائی --1-- رہاءُ دُوجا --5--	----	ਖੋਲ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥
سُوہی مہلا[1] 5 -- [1]محلا۔	----	ਸੂਹੀ ਮਹਲਾ ੫ ॥

کِیا گُن تیرے سارِ سمہالی
موہِ نِرگُن کے داتارے --

ਕਿਆ ਗੁਣ ਤੇਰੇ ਸਾਰਿ ਸਮ੍ਹਾਲੀ
ਮੋਹਿ ਨਿਰਗੁਨ ਕੇ ਦਾਤਾਰੇ ॥

بےَ کھرِیدُ[1] کِیا کرے چتُرائی
اِہُ جی ءُ پِنّڈُ سبھُ تھارے --1-- | [1]خرِیدُ-

ਬੈ ਖਰੀਦੁ ਕਿਆ ਕਰੇ ਚਤੁਰਾਈ
ਇਹੁ ਜੀਉ ਪਿੰਡੁ ਸਭੁ ਥਾਰੇ ॥੧॥

لال رنّگیِلے پ٘رِیتم منموہن
تیرے درسن کءُ ہم بارے
--1-- رہاءُ --

ਲਾਲ ਰੰਗੀਲੇ ਪ੍ਰੀਤਮ ਮਨਮੋਹਨ
ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥

پ٘ربھُ داتا موہِ دِینُ بھیکھاری
تُمہ سدا سدا اُپکارے --

ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ
ਤੁਮ੍ ਸਦਾ ਸਦਾ ਉਪਕਾਰੇ ॥

سو کِچھُ ناہی جِ مےَ تے ہووےَ
میرے ٹھاکُر اگم اپارے --2--

ਸੋ ਕਿਛੁ ਨਾਹੀ ਜਿ ਮੈ ਤੇ ਹੋਵੈ
ਮੇਰੇ ਠਾਕੁਰ ਅਗਮ ਅਪਾਰੇ ॥੨॥

کِیا سیو کماوءُ کِیا کہِ رِیجھاوءُ
بِدھِ کِتُ پاوءُ درسارے --

ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ
ਬਿਧਿ ਕਿਤੁ ਪਾਵਉ ਦਰਸਾਰੇ ॥

مِتِ نہی پائیِۓَ انّتُ ن لہِیۓَ
منُ ترسےَ چرنارے --3--

ਮਿਤਿ ਨਹੀ ਪਾਈਐ ਅੰਤੁ ਨ ਲਹੀਐ
ਮਨੁ ਤਰਸੈ ਚਰਨਾਰੇ ॥੩॥

پاوءُ دانُ ڈھیِٹھُ ہوءِ ماگءُ
مُکھِ لاگےَ سنّت رینارے --

ਪਾਵਉ ਦਾਨੁ ਢੀਠੁ ਹੋਇ ਮਾਗਉ
ਮੁਖਿ ਲਾਗੈ ਸੰਤ ਰੇਨਾਰੇ ॥

جن نانک کءُ گُرِ کِرپا دھاری
پ٘ربھِ ہاتھ دےءِ نِستارے --4--6--

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ
ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥

سُوہی مہلا[1] 5 گھرُ 3 | [1]محلا۔	----	ਸੂਹੀ ਮਹਲਾ ੫ ਘਰੁ ੩
ੴ سِتگر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
سیوا تھوری ماگنُ بہُتا ۔۔	----	ਸੇਵਾ ਥੋਰੀ ਮਾਗਨੁ ਬਹੁਤਾ ॥
مہلُ[1] ن پاوےَ کہتو پہُتا ۔۔1۔۔ | [1]محلُ۔	----	ਮਹਲੁ ਨ ਪਾਵੈ ਕਹਤੋ ਪਹੁਤਾ ॥੧॥
جو پّرِء مانے تِن کی رِیسا ۔۔	----	ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥
کُوڑے مُورکھ کی ہاٹھِیسا ۔۔1۔۔ رہاءُ ۔۔	----	ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥
بھیکھ دِکھاوےَ سچُ ن کماوےَ ۔۔	----	ਭੇਖ ਦਿਖਾਵੈ ਸਚੁ ਨ ਕਮਾਵੈ ॥
کہتو مہلی[1] نِکٹِ ن آوےَ ۔۔2۔۔ | [1]محلی۔	----	ਕਹਤੋ ਮਹਲੀ ਨਿਕਟਿ ਨ ਆਵੈ ॥੨॥
اِتیتُ سداۓ مائِیا کا ماتا ۔۔	----	ਅਤੀਤੁ ਸਦਾਏ ਮਾਇਆ ਕਾ ਮਾਤਾ ॥
مَنِ نہی پّرِیتِ کہےَ مُکھِ راتا ۔۔3۔۔	----	ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥
کہُ نانک پّربھ بِنءُ سُنیجےَ ۔۔	----	ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥
کُچلُ کٹھورُ کامی مُکتُ کیجےَ ۔۔4۔۔	----	ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥
درسن دیکھے کی وڈِیائی ۔۔	----	ਦਰਸਨ ਦੇਖੇ ਕੀ ਵਡਿਆਈ ॥
تُمّہ سُکھداتے پُرکھ سُبھائی ۔۔1۔۔ رہاءُ دُوجا ۔۔1۔۔7۔۔	----	ਤੁਮ੍ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
سُوہی مہلا[1] 5 ۔۔ | [1]محلا۔	----	ਸੂਹੀ ਮਹਲਾ ੫ ॥
بُرے کام کءُ اُوٹھِ کھلوئِیا ۔۔	----	ਬੁਰੇ ਕਾਮ ਕਉ ਊਠਿ ਖਲੋਇਆ ॥
نام کی بیلا پےَ پےَ سوئِیا ۔۔1۔۔	----	ਨਾਮ ਕੀ ਬੇਲਾ ਪੈ ਪੈ ਸੋਇਆ ॥੧॥
اُئسرُ اپنا بُوجھےَ ن اِیانا ۔۔	----	ਅਉਸਰੁ ਅਪਨਾ ਬੂਝੈ ਨ ਇਆਨਾ ॥

مائِیا موہ رنگِ لپٹانا ––1–– رہاءُ ––	----	ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥
لوبھ لہرِ کءُ بِگسِ پھُولِ بَیٹھا ––	----	ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥
سادھ جنا کا درسُ ن ڈِیٹھا ––2––	----	ਸਾਧ ਜਨਾ ਕਾ ਦਰਸੁ ਨ ਡੀਠਾ ॥੨॥
کبہُو ن سمجھےَ اگیانُ گوارا ––	----	ਕਬਹੂ ਨ ਸਮਝੈ ਅਗਿਆਨੁ ਗਵਾਰਾ ॥
بہُرِ بہُرِ لپٹِئو جنجّارا[1] ––1–– رہاءُ –– | [1]زنجّارا-	----	ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥
بِکھےَ ناد کرن سُنِ بھِینا ––	----	ਬਿਖੈ ਨਾਦ ਕਰਨ ਸੁਣਿ ਭੀਨਾ ॥
ہرِ جسُ سُنت آلسُ منِ کِینا ––3––	----	ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥
دِرسٹِ ناہی رے پیکھت اندھے ––	----	ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥
چھوڈِ جاہِ جھُوٹھے سبھِ دھنّدھے ––1–– رہاءُ ––	----	ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥
کہُ نانک پربھ بخشس[1] کرِیجے –– | [1]بخش-	----	ਕਹੁ ਨਾਨਕ ਪ੍ਰਭ ਬਖਸ ਕਰੀਜੈ ॥
کرِ کرِپا موہِ سادھسنّگُ دِیجے ––4––	----	ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥
تءُ کِچھُ پائیِئے جءُ ہوئیِئے رینا ––	Page# [739]	ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥
جِسہِ بُجھائے تِسُ نامُ لَینا ––1–– رہاءُ ––8––2––	----	ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥
سُوہی مہلا[1] 5 –– | [1]محلا-	----	ਸੂਹੀ ਮਹਲਾ ੫ ॥
گھر مہِ ٹھاکُرُ ندرِ ن آوے ––	----	ਘਰ ਮਹਿ ਠਾਕੁਰੁ ਨਦਰਿ ਨ ਆਵੈ ॥
گل مہِ پاہنُ لے لٹکاوے ––1––	----	ਗਲ ਮਹਿ ਪਾਹਣੁ ਲੈ ਲਟਕਾਵੈ ॥੧॥

بھرمے بھُولا ساکتُ پھِرتا -- ---- ਭਰਮੇ ਭੂਲਾ ਸਾਕਤੁ ਫਿਰਤਾ ॥

نِیرُ بِروِلے کھِپ کھِپ مرتا --1-- رہاءُ -- ---- ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥

جِسُ پاہنڑ کءُ ٹھاکُرُ کہتا -- ---- ਜਿਸੁ ਪਾਹਣ ਕਉ ਠਾਕੁਰੁ ਕਹਤਾ ॥

اوہُ پاہنڑُ لےَ اُس کءُ ڈُبتا --2-- ---- ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥

گُنہگار لُونڑ ہرامی[1] -- | [1]حرامی- ---- ਗੁਨਹਗਾਰ ਲੂਣ ਹਰਾਮੀ ॥

پاہنڑ ناو ن پارِگرامی --3-- ---- ਪਾਹਣ ਨਾਵ ਨ ਪਾਰਗਿਰਾਮੀ ॥੩॥

گُر مِلِ نانک ٹھاکُرُ جاتا -- ---- ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥

جلِ تھلِ مہِیئلِ پُورن بِدھاتا --9--3--4-- ---- ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥

سُوہی مہلا[1] 5 -- | [1]محلا- ---- ਸੂਹੀ ਮਹਲਾ ੫ ॥

لالنُ راوِیا کون گتی ری -- ---- ਲਾਲਨੁ ਰਾਵਿਆ ਕਵਨ ਗਤੀ ਰੀ ॥

سکھی بتاوہُ مُجھہِ متی ری --1-- ---- ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥

سُوہب سُوہب سُوہوی -- ---- ਸੂਹਬ ਸੂਹਬ ਸੂਹਵੀ ॥

اپنے پرِیتم کےَ رنّگِ رتی --1-- رہاءُ -- ---- ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥

پاو ملووءُ سنّگِ نَین بھِتیری -- ---- ਪਾਵ ਮਲੋਵਉ ਸੰਗਿ ਨੈਨ ਭਤੀਰੀ ॥

جہا پٹھاوءُ جانْءُ تتی ری --2-- ---- ਜਹਾ ਪਠਾਵਉ ਜਾਂਉ ਤਤੀ ਰੀ ॥੨॥

جپ تپ سنّجم دےءُ جتی ری -- ---- ਜਪ ਤਪ ਸੰਜਮ ਦੇਉ ਜਤੀ ਰੀ ॥

اِک نِمکھ مِلاوہُ موہِ پرانپتی ری --3-- ---- ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥

مانڑُ تانڑُ اہنّبُدھِ ہتی ری -- ---- ਮਾਣੁ ਤਾਣੁ ਅਹੰਬੁਧਿ ਹਤੀ ਰੀ ॥

سا نانک سوہاگوتی ری --4--4--10--	----	ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
تُوں جِیوںُ تُوں پّران ادھارا --	----	ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥
تُجھ ہی پیکھِ پیکھِ مَنُ سادھارا --1--	----	ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥
تُوں ساجنُ تُوں پّریتمُ میرا --	----	ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥
چِتہِ ن بِسرہِ کاہُو بیرا --1-- رہاءُ --	----	ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥
بےَ کھرِیدُ[1] ہءُ داسرو تیرا -- | [1]خرِیدُ-	----	ਬੈ ਖਰੀਦੁ ਹਉ ਦਾਸਰੋ ਤੇਰਾ ॥
تُوں بھارو ٹھاکُرُ گُنھی گہیرا --2--	----	ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥
کوٹِ داس جا کےَ دربارے --	----	ਕੋਟਿ ਦਾਸ ਜਾ ਕੈ ਦਰਬਾਰੇ ॥
نِمکھ نِمکھ وسےَ تِنّہ نالے --3--	----	ਨਿਮਖ ਨਿਮਖ ਵਸੈ ਤਿਨ੍ ਨਾਲੇ ॥੩॥
ہءُ کِچھُ ناہی سبھُ کِچھُ تیرا --	----	ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥
اوتِ پوتِ نانک سنّگِ بسیرا --4--5--11--	----	ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
سُوکھ مہل[1] جا کے اُوچ دُیارے -- | [1]محل-	----	ਸੂਖ ਮਹਲ ਜਾ ਕੇ ਊਚ ਦੁਆਰੇ ॥
تا مہِ واسہِ بھگت پیارے --1--	----	ਤਾ ਮਹਿ ਵਾਸਹਿ ਭਗਤ ਪਿਆਰੇ ॥੧॥
سہج کتھا پّربھ کی اتِ مِیٹھی --	----	ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥
وِرلےَ کاہُو نیتّرہُ ڈِیٹھی --1-- رہاءُ --	----	ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥

ته گیت ناد اکھارے سنگا --	----	ਤਹ ਗੀਤ ਨਾਦ ਅਖਾਰੇ ਸੰਗਾ ॥
اُوہا سنّت کرہِ ہرِ رنّگا --2--	----	ਊਹਾ ਸੰਤ ਕਰਹਿ ਹਰਿ ਰੰਗਾ ॥੨॥
ته مرنُ ن جیونُ سوگُ ن ہرکھا --	----	ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥
ساچ نام کی انمرِت ورکھا --3--	----	ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥
گُہج کتھا اِہ گُر تے جانی --	----	ਗੁਹਜ ਕਥਾ ਇਹ ਗੁਰ ਤੇ ਜਾਣੀ ॥
نانکُ بولے ہرِ ہرِ بانی --4--6--12--	----	ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
جا کے درسِ پاپ کوٹِ اُتارے --	----	ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥
بھیٹت سنّگِ اِہُ بھوجلُ تارے --1--	----	ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥
اوءِ ساجن اوءِ میت پیارے --	----	ਓਇ ਸਾਜਨ ਓਇ ਮੀਤ ਪਿਆਰੇ ॥
جو ہم کءُ ہرِ نامُ چتارے --1-- رہاءُ --	----	ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥
جا کا سبدُ سُنت سُکھ سارے --	----	ਜਾ ਕਾ ਸਬਦੁ ਸੁਨਤ ਸੁਖ ਸਾਰੇ ॥
جا کی ٹہل جمدُوت بِدارے --2--	----	ਜਾ ਕੀ ਟਹਲ ਜਮਦੂਤ ਬਿਦਾਰੇ ॥੨॥
جا کی دھیرک اِس منہِ سدھارے --	----	ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥
جا کے سِمرنِ مُکھ اُجلارے --3--	----	ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥
پّربھ کے سیوک پّربھِ آپ سوارے --	----	ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥
سرنِ نانک تِنّہ سد بلِہارے --4--7--13--	----	ਸਰਣਿ ਨਾਨਕ ਤਿਨ੍ਹ ਸਦ ਬਲਿਹਾਰੇ ॥੪॥੭॥੧੩॥

سُوہی مہلا[1] 5 ـــ | [1]محلا۔	----	ਸੂਹੀ ਮਹਲਾ ੫ ॥
رہنڑُ ن پاوہِ سُرِ نر دیوا ـــ	Page# [740]	ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥
اُوٹھِ سِدھارے کرِ مُنِ جن سیوا ــ1ــ	----	ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥
جِیوت پیکھے جِنّھی ہرِ ہرِ دھِیائِیا ـــ	----	ਜੀਵਤ ਪੇਖੇ ਜਿਨ੍ਹੀ ਹਰਿ ਹਰਿ ਧਿਆਇਆ ॥
سادھسنّگِ تِنّھی درسنُ پائِیا ــ1ــ رہاءُ ـــ	----	ਸਾਧਸੰਗਿ ਤਿਨ੍ਹੀ ਦਰਸਨੁ ਪਾਇਆ ॥੧॥ ਰਹਾਉ ॥
بادِساہ[1] ساہ واپاری مرنا ـــ | [1]بادِشاہ۔	----	ਬਾਦਿਸਾਹ ਸਾਹ ਵਾਪਾਰੀ ਮਰਨਾ ॥
جو دِسےَ سو کالہِ کھرنا ــ2ــ	----	ਜੋ ਦੀਸੈ ਸੋ ਕਾਲਹਿ ਖਰਨਾ ॥੨॥
کُوڑے موہِ لپٹِ لپٹانا ـــ	----	ਕੂੜੈ ਮੋਹਿ ਲਪਟਿ ਲਪਟਾਨਾ ॥
چھوڈِ چلِیا تا پھِرِ پچھُتانا ــ3ــ	----	ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥
کِرپا نِدھان نانک کءُ کرہُ داتِ ـــ	----	ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥
نامُ تیرا جپی دِنُ راتِ ــ4ــ8ــ14ــ	----	ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥
سُوہی مہلا[1] 5 ـــ | [1]محلا۔	----	ਸੂਹੀ ਮਹਲਾ ੫ ॥
گھٹ گھٹ انّترِ تُمہِ بسارے ـــ	----	ਘਟ ਘਟ ਅੰਤਰਿ ਤੁਮਹਿ ਬਸਾਰੇ ॥
سگل سمگّری سُوتِ تُمارے ــ1ــ	----	ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥
تُوںّ پرِّیتم تُوںّ پرّان ادھارے ـــ	----	ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥
تُم ہی پیکھِ پیکھِ منُ بِگسارے ــ1ــ رہاءُ ـــ	----	ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥
انِک جونِ بھرّمِ بھرّمِ بھرّمِ ہارے ـــ	----	ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥

اوٹ گہی اب سادھ سنّگارے --2--	----	ਓਟ ਗਹੀ ਅਬ ਸਾਧ ਸੰਗਾਰੇ ॥੨॥
اگم اگوچرُ الکھ اپارے --	----	ਅਗਮ ਅਗੋਚਰੁ ਅਲਖ ਅਪਾਰੇ ॥
نانکُ سِمرےَ دِنُ رَینارے --3--9--15--	----	ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
کون کاج مائِیا وڈِیائی --	----	ਕਵਨ ਕਾਜ ਮਾਇਆ ਵਡਿਆਈ ॥
جا کءُ بِنست بار ن کائی --1--	----	ਜਾ ਕਉ ਬਿਨਸਤ ਬਾਰ ਨ ਕਾਈ ॥੧॥
اِہُ سُپنا سووت نہی جانےَ --	----	ਇਹੁ ਸੁਪਨਾ ਸੋਵਤ ਨਹੀ ਜਾਨੈ ॥
اچیت بِوستھا مہِ لپٹانےَ --1-- رہاءُ --	----	ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥
مہا موہِ موہِئو گاوارا --	----	ਮਹਾ ਮੋਹਿ ਮੋਹਿਓ ਗਾਵਾਰਾ ॥
پیکھت پیکھت اُوٹھِ سِدھارا --2--	----	ਪੇਖਤ ਪੇਖਤ ਊਠਿ ਸਿਧਾਰਾ ॥੨॥
اُوچ تے اُوچ تا کا دربارا --	----	ਊਚ ਤੇ ਊਚ ਤਾ ਕਾ ਦਰਬਾਰਾ ॥
کئی جنّت بِناہِ اُپارا --3--	----	ਕਈ ਜੰਤ ਬਿਨਾਹਿ ਉਪਾਰਾ ॥੩॥
دُوسر ہویا ن کو ہوئی --	----	ਦੂਸਰ ਹੋਆ ਨ ਕੋ ਹੋਈ ॥
جپِ نانک پّربھ ایکو سوئی --4--10--16--	----	ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
سِمرِ سِمرِ تا کءُ ہءُ جِیوا --	----	ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥
چرنْ کمل تیرے دھوءِ دھوءِ پِیوا --1--	----	ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥

سو ہرِ میرا انّترجامی --	----	ਸੋ ਹਰਿ ਮੇਰਾ ਅੰਤਰਜਾਮੀ ॥
بھگت جنا کےَ سنّگِ سُیامی --1-- رہاءُ --	----	ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥
سُݨِ سُݨِ انّمرِت نامُ دھِیاوا --	----	ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥
آٹھ پہر تیرے گُݨ گاوا --2--	----	ਆਠ ਪਹਰ ਤੇਰੇ ਗੁਣ ਗਾਵਾ ॥੨॥
پیکھِ پیکھِ لیلا منِ آننّدا --	----	ਪੇਖਿ ਪੇਖਿ ਲੀਲਾ ਮਨਿ ਆਨੰਦਾ ॥
گُݨ اپار پ٘ربھ پرماننّدا --3--	----	ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥
جا کےَ سِمرنِ کچھُ بھءُ ن بِیاپےَ --	----	ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥
سدا سدا نانکُ ہرِ جاپےَ --17--11--4--	----	ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
گُر کےَ بچنِ رِدےَ دھِیانُ دھاری --	----	ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥
رسنا جاپُ جپءُ بنواری --1--	----	ਰਸਨਾ ਜਾਪੁ ਜਪਉ ਬਨਵਾਰੀ ॥੧॥
سپھل مُورتِ درسن بلِہاری --	----	ਸਫਲ ਮੂਰਤਿ ਦਰਸਨ ਬਲਿਹਾਰੀ ॥
چرݨ کمل من پ٘راݨ ادھاری --1-- رہاءُ --	----	ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥
سادھسنّگِ جنم مرݨ نِواری --	----	ਸਾਧਸੰਗਿ ਜਨਮ ਮਰਣ ਨਿਵਾਰੀ ॥
انّمرِت کتھا سُݨِ کرن ادھاری --2--	----	ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥
کام کرودھ لوبھ موہ تجاری --	----	ਕਾਮ ਕ੍ਰੋਧ ਲੋਭ ਮੋਹ ਤਜਾਰੀ ॥

دِرڑُ نام دانُ اِسنانُ سُچاری --3--	----	ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥
کہُ نانکُ اِہُ تتُ بیچاری --	----	ਕਹੁ ਨਾਨਕ ਇਹੁ ਤਤੁ ਬੀਚਾਰੀ ॥
رام نام جپِ پارِ اُتاری --18--12--4--	----	ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥
سُوہی مہلا 1 5 -- | محلا1	----	ਸੂਹੀ ਮਹਲਾ ੫ ॥
لوبھِ موہِ مگن اپرادھی --	----	ਲੋਭਿ ਮੋਹਿ ਮਗਨ ਅਪਰਾਧੀ ॥
کرنٹہار کی سیو ن سادھی --1--	----	ਕਰਣਹਾਰ ਕੀ ਸੇਵ ਨ ਸਾਧੀ ॥੧॥
پتت پاون پربھ نام تُمارے --	Page# [741]	ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥
راکھِ لیہُ موہِ نرگنیارے --1-- رہاءُ --	----	ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥
تُوں داتا پربھ انترجامی --	----	ਤੂੰ ਦਾਤਾ ਪ੍ਰਭ ਅੰਤਰਜਾਮੀ ॥
کاچی دیہ مانُکھ ابھِمانی --2--	----	ਕਾਚੀ ਦੇਹ ਮਾਨੁਖ ਅਭਿਮਾਨੀ ॥੨॥
سُیاد باد ایرکھ مد مائیا --	----	ਸੁਆਦ ਬਾਦ ਈਰਖ ਮਦ ਮਾਇਆ ॥
اِن سنگِ لاگِ رتن جنمُ گوائیا --3--	----	ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥
دُکھ بھنجن جگجیون ہرِ رائیا --	----	ਦੁਖ ਭੰਜਨ ਜਗਜੀਵਨ ਹਰਿ ਰਾਇਆ ॥
سگل تیاگِ نانکُ سرنائیا --19--13--4--	----	ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥
سُوہی مہلا 1 5 -- | محلا1	----	ਸੂਹੀ ਮਹਲਾ ੫ ॥
پیکھت چاکھت کہیئت اندھا سُنیئت سُنیئے ناہی --	----	ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥

نِکٹِ وستُ کءُ جانےَ دُورے پاپی پاپ کماہی --1--	----	ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥
سو کِچھُ کرِ جِتُ چھُٹہِ پرانی --	----	ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥
ہرِ ہرِ نامُ جپِ انّمرِت بانی --1-- رہاءُ --	----	ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥
گھور مہل[1] سدا رنّگِ راتا -- | [1]محل-	----	ਘੋਰ ਮਹਲ ਸਦਾ ਰੰਗਿ ਰਾਤਾ ॥
سنّگِ تُمہّارےَ کِچھُو نا جاتا --2--	----	ਸੰਗਿ ਤੁਮ੍ਾਰੈ ਕਛੂ ਨਾ ਜਾਤਾ ॥੨॥
رکھہِ پوچارِ ماٹی کا بھانڈْا --	----	ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥
اتِ کُچِیل ملےَ جم ڈانڈْا --3--	----	ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥
کام کّرودھِ لوبھِ موہِ بادھا --	----	ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥
مہا گرت مہِ نِگھرت جاتا --4--	----	ਮਹਾ ਗਰਤ ਮਹਿ ਨਿਘਰਤ ਜਾਤਾ ॥੪॥
نانک کی ارداسِ[1] سُنِیجےَ -- | [1]عرداسِ-	----	ਨਾਨਕ ਕੀ ਅਰਦਾਸਿ ਸੁਣੀਜੈ ॥
ڈُوبت پاہن پّربھ میرے لیِجےَ --5--14--20--	----	ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
جِیوت مرےَ بُجھےَ پّربھُ سوءِ --	----	ਜੀਵਤ ਮਰੈ ਬੁਝੈ ਪ੍ਰਭੁ ਸੋਇ ॥
تِسُ جن کرمِ پراپتِ ہوءِ --1--	----	ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥
سُنِڑ ساجن اِءُ دُترُ ترِیئےَ --	----	ਸੁਣਿ ਸਾਜਨ ਇਉ ਦੁਤਰੁ ਤਰੀਐ ॥
مِلِ سادھُو ہرِ نامُ اُچرِیئےَ --1-- رہاءُ --	----	ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥

ایک بِنا دُوجا نہی جانےَ --	----	ਏਕ ਬਿਨਾ ਦੂਜਾ ਨਹੀ ਜਾਨੈ ॥
گھٹ گھٹ انتّرِ پاربّرہمُ پچھانےَ --2--	----	ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥
جو کِچھُ کرےَ سوئی بھل مانےَ --	----	ਜੋ ਕਿਛੁ ਕਰੈ ਸੋਈ ਭਲ ਮਾਨੈ ॥
آدِ انتّ کی کِیمتِ[1] جانےَ --3-- | [1]قیمتِ-	----	ਆਦਿ ਅੰਤ ਕੀ ਕੀਮਤਿ ਜਾਨੈ ॥੩॥
کہُ نانک تِسُ جن بلِہاری --	----	ਕਹੁ ਨਾਨਕ ਤਿਸੁ ਜਨ ਬਲਿਹਾਰੀ ॥
جا کےَ ہِردےَ وسہِ مُراری --4--15--21--	----	ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
گُرُ پریسرُ کرنَیہارُ --	----	ਗੁਰੁ ਪਰਮੇਸਰੁ ਕਰਣੈਹਾਰੁ ॥
سگل سّرِسٹِ کءُ دے آدھارُ --1--	----	ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥
گُر کے چرنٹ کمل من دھِیاءِ --	----	ਗੁਰ ਕੇ ਚਰਣ ਕਮਲ ਮਨ ਧਿਆਇ ॥
دُوکھُ دردُ اِسُ تن تے جاءِ --1-- رہاءُ --	----	ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥
بھوجلِ ڈُوبت ستِگُرُ کاڈھےَ --	----	ਭਵਜਲਿ ਡੂਬਤ ਸਤਿਗੁਰੁ ਕਾਢੈ ॥
جنم جنم کا ٹُوٹا گاڈھےَ --2--	----	ਜਨਮ ਜਨਮ ਕਾ ਟੂਟਾ ਗਾਢੈ ॥੨॥
گُر کی سیوا کرہُ دِنُ راتِ --	----	ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥
سُوکھ سہج منِ آوےَ سانْتِ --3--	----	ਸੂਖ ਸਹਜ ਮਨਿ ਆਵੈ ਸਾਂਤਿ ॥੩॥
ستِگُر کی رینٹُ وڈبھاگی پاوےَ --	----	ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥

نانک گُر کٔ سد بلِ جاوَے --22--16--4--	----	ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
گُر اپُنے اُوپرِ بلِ جائیِئَ --	----	ਗੁਰ ਅਪੁਨੇ ਊਪਰਿ ਬਲਿ ਜਾਈਐ ॥
آٹھ پہر ہرِ ہر جسُ گائیِئَ --1--	----	ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥
سِمرءُ سو پّربھُ اپنا سُیامی --	----	ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥
سگل گھٹا کا انّترجامی --1-- رہاءُ --	----	ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
چرنڑ کمل سِءُ لاگی پّرِیتِ --	----	ਚਰਣ ਕਮਲ ਸਿਉ ਲਾਗੀ ਪ੍ਰੀਤਿ ॥
ساچی پُورن نِرمل رِیتِ --2--	----	ਸਾਚੀ ਪੂਰਨ ਨਿਰਮਲ ਰੀਤਿ ॥੨॥
سنّت پّرسادِ وسےَ من ماہی --	----	ਸੰਤ ਪ੍ਰਸਾਦਿ ਵਸੈ ਮਨ ਮਾਹੀ ॥
جنم جنم کے کِلوِکھ جاہی --3--	----	ਜਨਮ ਜਨਮ ਕੇ ਕਿਲਵਿਖ ਜਾਹੀ ॥੩॥
کرِ کِرپا پّربھ دِین دئِیالا --	----	ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
نانکُ ماگےَ سنّت روالا --23--17--4--	----	ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
درسنُ دیکھِ جیِوا گُر تیرا --	Page# [742]	ਦਰਸਨੁ ਦੇਖਿ ਜੀਵਾ ਗੁਰ ਤੇਰਾ ॥
پُورن کرمُ ہوءِ پّربھ میرا --1--	----	ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥
اِہ بیننّتی سُنھِ پّربھ میرے --	----	ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥
دیہِ نامُ کرِ اپنٹے چیرے --1-- رہاءُ --	----	ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥

اپنی سرنِ راکھُ پربھ داتے --	----	ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥
گُر پرسادِ کِنے وِرلے جاتے --2--	----	ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥
سُنہُ بِنءُ پربھ میرے میتا --	----	ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥
چرنْ کمل وسہِ میرے چیتا --3--	----	ਚਰਣ ਕਮਲ ਵਸਹਿ ਮੇਰੈ ਚੀਤਾ ॥੩॥
نانکُ ایک کرے ارداسِ[1] -- | عرداسِ[1]-	----	ਨਾਨਕੁ ਏਕ ਕਰੈ ਅਰਦਾਸਿ ॥
وِسرُ ناہی پورن گُنتاسِ --24--18--4--	----	ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥
سوہی مہلا[1] 5 -- | محلا[1]-	----	ਸੂਹੀ ਮਹਲਾ ੫ ॥
مِیتُ ساجنُ سُت بندھپ بھائی --	----	ਮੀਤੁ ਸਾਜਨੁ ਸੁਤ ਬੰਧਪ ਭਾਈ ॥
جت کت پیکھءُ ہرِ سنگِ سہائی --1--	----	ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥
جتِ میری پتِ میری دھنُ ہرِ نامُ --	----	ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥
سوکھ سہج آنند بسرام --1-- رہاءُ --	----	ਸੁਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥
پاربرہمُ جپ پہرِ سناہ --	----	ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥
کوٹِ آودھ تِسُ بیدھت ناہِ --2--	----	ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥
ہرِ چرن سرنْ گڑ کوٹ ہمارے --	----	ਹਰਿ ਚਰਨ ਸਰਣ ਗੜ ਕੋਟ ਹਮਾਰੈ ॥
کالُ کنٹکُ جمُ تِسُ ن بِدارے --3--	----	ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥
نانک داس سدا بلِہاری --	----	ਨਾਨਕ ਦਾਸ ਸਦਾ ਬਲਿਹਾਰੀ ॥

سیوک سنّت راجا رام مُراری --25--19--4--	----	ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
گُنڑ گوپال پّربھ کے نِت گاہا --	----	ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
اند بِنود منگّل سُکھ تاہا --1--	----	ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
چلُ سکھیۓ پّربھُ راوڑْ جاہا --	----	ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
سادھ جنا کی چرڑْی پاہا --1-- رہاءُ --	----	ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
کرِ بینتی جن دھُورِ باچھاہا --	----	ਕਰਿ ਬੇਨਤੀ ਜਨ ਧੂਰਿ ਬਾਛਾਹਾ ॥
جنم جنم کے کِلوِکھ لاہاں --2--	----	ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
منُ تنُ پّراڑْ جیءُ ارپاہا --	----	ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
ہرِ سِمرِ سِمرِ مانُ موہُ کٹاہاں --3--	----	ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥
دِین دئِیال کرہُ اُتساہا --	----	ਦੀਨ ਦਇਆਲ ਕਰਹੁ ਉਤਸਾਹਾ ॥
نانک داس ہرِ سرڑِ سماہا --26--20--4--	----	ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
بیکُنّٹھ نگرُ جہا سنّت واسا --	----	ਬੈਕੁੰਠ ਨਗਰੁ ਜਹਾ ਸੰਤ ਵਾਸਾ ॥
پّربھ چرڑْ کمل رِد ماہِ نِواسا --1--	----	ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥
سُنڑِ من تن تُجھ سُکھُ دِکھلاوءُ --	----	ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥

ہرِ انِک بِنّجن تُجھ بھوگ بھُنچاوءُ --1-- رہاءُ --	----	ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
انّمرِت نامُ بھُنّچُ من ماہی --	----	ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥
اچرج ساد تا کے برنے ن جاہی --2--	----	ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥
لوبھُ مُویا ترِسنا بُجھِ تھاکی --	----	ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥
پاربرّہم کی سرݨِ جن تاکی --3--	----	ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥
جنم جنم کے بھےَ موہ نِوارے --	----	ਜਨਮ ਜਨਮ ਕੇ ਭੈ ਮੋਹ ਨਿਵਾਰੇ ॥
نانک داس پرّبھ کرِپا دھارے --4--21--27--	----	ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
انِک بینّگ داس کے پرہرِیا --	----	ਅਨਿਕ ਬੀਂਗ ਦਾਸ ਕੇ ਪਰਹਰਿਆ ॥
کرِ کرِپا پرّبھِ اپنا کرِیا --1--	----	ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥
تُمہِ چھڈاءِ لیئو جنُ اپنا --	----	ਤੁਮਹਿ ਛਡਾਇ ਲੀਓ ਜਨੁ ਅਪਨਾ ॥
اُرجھِ پرِئو جالُ جگُ سُپنا --1-- رہاءُ --	----	ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥
پربت دوکھ مہا بِکرالا --	----	ਪਰਬਤ ਦੋਖ ਮਹਾ ਬਿਕਰਾਲਾ ॥
کھِن مہِ دُورِ کیئے دئِیالا --2--	----	ਖਿਨ ਮਹਿ ਦੂਰਿ ਕੀਏ ਦਇਆਲਾ ॥੨॥
سوگ روگ بِپتِ اتِ بھاری --	----	ਸੋਗ ਰੋਗ ਬਿਪਤਿ ਅਤਿ ਭਾਰੀ ॥
دُورِ بھئی جپ نامُ مُراری --3--	----	ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥
درِسٹِ دھارِ لینو لڑ لاءِ --	----	ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥

ہرِ چرنؑ گہے نانک سرنٔاءِ --28--22--4--	----	ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥
سُوہی مہلا[1] 5 -- | [1]محلا-	Page# [743]	ਸੂਹੀ ਮਹਲਾ ੫ ॥
دِینُ چھڈاءِ دُنی جو لاۓ --	----	ਦੀਨੁ ਛਡਾਇ ਦੁਨੀ ਜੋ ਲਾਏ ॥
دُہی سرائی کھُنامی کہاۓ --1--	----	ਦੁਹੀ ਸਰਾਈ ਖੁਨਾਮੀ ਕਹਾਏ ॥੧॥
جو تِسُ بھاوے سو پرواݨُ --	----	ਜੋ ਤਿਸੁ ਭਾਵੈ ਸੋ ਪਰਵਾਣੁ ॥
آپݨی کُدرتِ[1] آپے جاݨُ --1-- رہاءُ -- | [1]قُدرتِ-	----	ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥
سچا دھرمُ پُنّنُ بھلا کراۓ --	----	ਸਚਾ ਧਰਮੁ ਪੁੰਨੁ ਭਲਾ ਕਰਾਏ ॥
دِین کے توسے[1] دُنی ن جاۓ --2-- | [1]توشے-	----	ਦੀਨ ਕੈ ਤੋਸੈ ਦੁਨੀ ਨ ਜਾਏ ॥੨॥
سرب نِرنّترِ ایکو جاگے --	----	ਸਰਬ ਨਿਰੰਤਰਿ ਏਕੋ ਜਾਗੈ ॥
جِتُ جِتُ لائیا تِتُ تِتُ کو لاگے --3--	----	ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥
اگم اگوچرُ سچُ ساہِبُ[1] میرا -- | [1]صاحبِ-	----	ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥
نانکُ بولے بولائیا تیرا --29--23--4--	----	ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
پ٘راتھکالِ ہرِ نامُ اُچاری --	----	ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥
اِیت اُوت کی اوٹ سواری --1--	----	ਈਤ ਊਤ ਕੀ ਓਟ ਸਵਾਰੀ ॥੧॥

سدا سدا جپیٔے ہرِ نام --	----	ਸਦਾ ਸਦਾ ਜਪੀਐ ਹਰਿ ਨਾਮ ॥
پُورن ہووہِ من کے کام --1-- رہاءُ --	----	ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥
پّربھُ ابِناسی رَینڑِ دِنُ گاءُ --	----	ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥
جِیوت مرت نِہچلُ پاوہِ تھاءُ --2--	----	ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥
سو ساہُ سیوِ جِتُ توٹِ ن آوے --	----	ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥
کھات کھرچت[1] سُکھِ اندِ وِہاوے --3-- |	----	ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥
[1]خرچت-		
جگجِیون پُرکھُ سادھسنّگِ پائِیا --	----	ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥
گُر پّرسادِ نانک نامُ دھِیائِیا --30--24--4--	----	ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
گُر پُورے جب بھۓ دئِیال --	----	ਗੁਰ ਪੂਰੇ ਜਬ ਭਏ ਦਇਆਲ ॥
دُکھ بنسے پُورن بھئی گھال --1--	----	ਦੁਖ ਬਿਨਸੇ ਪੂਰਨ ਭਈ ਘਾਲ ॥੧॥
پیکھِ پیکھِ جِیوا درسُ تُمّہارا --	----	ਪੇਖਿ ਪੇਖਿ ਜੀਵਾ ਦਰਸੁ ਤੁਮ੍ਾਰਾ ॥
چرنڑ کمل جائی بلِہارا --	----	ਚਰਣ ਕਮਲ ਜਾਈ ਬਲਿਹਾਰਾ ॥
تُجھ بِنُ ٹھاکُر کونُ ہمارا --1-- رہاءُ --	----	ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥
سادھسنّگتِ سِءُ پّرِیتِ بنڑِ آئی --	----	ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥
پُورب کرمِ لِکھت دھُرِ پائی --2--	----	ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥
جپِ ہرِ ہرِ نامُ اچرجُ پرتاپ --	----	ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥

جالِ ن ساکہِ تینے تاپ --3-- ---- ਜਾਲਿ ਨ ਸਾਕਹਿ ਤੀਨੇ ਤਾਪ ॥੩॥

نِمکھ ن بِسرہِ ہرِ چرنْ تُمّھارے -- ---- ਨਿਮਖ ਨ ਬਿਸਰਹਿ ਹਰਿ ਚਰਣ ਤੁਮ੍ਹਾਰੇ ॥

نانکُ ماگےَ دانُ پِیارے --4--25--31-- ---- ਨਾਨਕ ਮਾਗੈ ਦਾਨੁ ਪਿਆਰੇ ॥੪॥੨੫॥੩੧॥

سُوہی مہلا[1] 5 -- | محلا[1]۔ ---- ਸੂਹੀ ਮਹਲਾ ੫ ॥

سے سنّجوگ کرہُ میرے پِیارے -- ---- ਸੇ ਸੰਜੋਗ ਕਰਹੁ ਮੇਰੇ ਪਿਆਰੇ ॥

جِتُ رسنا ہرِ نامُ اُچارے --1-- ---- ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥

سُنِ بینتی پ٘ربھ دِین دئِیالا -- ---- ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥

سادھ گاوہِ گُنْ سدا رسالا --1-- رہاءُ -- ---- ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥

جِیون رُوپ سِمرنْ پ٘ربھ تیرا -- ---- ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥

جِسُ کِرپا کرہِ بسہِ تِسُ نیرا --2-- ---- ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥

جن کی بھُوکھ تیرا نامُ اہارُ -- ---- ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥

تُوں داتا پ٘ربھ دیونْہارُ --3-- ---- ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥

رام رمت سنّتن سُکھُ مانا -- ---- ਰਾਮ ਰਮਤ ਸੰਤਨ ਸੁਖੁ ਮਾਨਾ ॥

نانک دیونہار سُجانا --4--26--32-- ---- ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥

سُوہی مہلا[1] 5 -- | محلا[1]۔ ---- ਸੂਹੀ ਮਹਲਾ ੫ ॥

بہتی جات کدے دِرسٹِ ن دھارت -- ---- ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥

مِتھِیا موہ بنّدھہِ نِت پارچ --1-- ---- ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥

مادھوے بھجُ دِن نِت رَینْی -- ---- ਮਾਧਵੇ ਭਜੁ ਦਿਨ ਨਿਤ ਰੈਣੀ ॥

جنمُ پدارتھُ جِیتِ ہرِ سرنْی --1-- رہاءُ --	----	ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥
کرت بِکار دوءُو کر جھارت --	----	ਕਰਤ ਬਿਕਾਰ ਦੋਊ ਕਰ ਝਾਰਤ ॥
رام رتنُ رِد تِلُ نہی دھارت --2--	----	ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥
بھرنْ پوکھنْ سنّگِ ائُدھ بِہانْی --	----	ਭਰਣ ਪੋਖਣ ਸੰਗਿ ਅਉਧ ਬਿਹਾਣੀ ॥
جےَ جگدِیس کی گتِ نہی جانْی --3--	----	ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥
سرنِ سمرتھ اگوچر سُیامی --	Page# [744]	ਸਰਣਿ ਸਮਰਥ ਅਗੋਚਰ ਸੁਆਮੀ ॥
اُدھرُ نانک پّربھ انّترجامی --4--27--33--	----	ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
سادھسنّگِ ترےَ بھےَ ساگرُ --	----	ਸਾਧਸੰਗਿ ਤਰੈ ਭੈ ਸਾਗਰੁ ॥
ہرِ ہرِ نامُ سِمرِ رتناگرُ --1--	----	ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥
سِمرِ سِمرِ جِیوا نارائِنْ --	----	ਸਿਮਰਿ ਸਿਮਰਿ ਜੀਵਾ ਨਾਰਾਇਣ ॥
دُوکھ روگ سوگ سبھِ بنسے		ਦੂਖ ਰੋਗ ਸੋਗ ਸਭਿ ਬਿਨਸੇ
گُر پُورے مِلِ پاپ تجائِنْ --1-- رہاءُ --	----	ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥
جِیون پدوی ہرِ کا ناءُ --	----	ਜੀਵਨ ਪਦਵੀ ਹਰਿ ਕਾ ਨਾਉ ॥
منُ تنُ نِرملُ ساچُ سُیاءُ --2--	----	ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥
آٹھ پہر پاربّرہمُ دھِیائیِۓَ --	----	ਆਠ ਪਹਰ ਪਾਰਬ੍ਰਹਮੁ ਧਿਆਈਐ ॥

پُورب لِکھتُ ہوءِ تا پائیئے --3--	----	ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥
سرنِ پۓ جپ دِین دئِیالا --	----	ਸਰਣਿ ਪਏ ਜਪਿ ਦੀਨ ਦਇਆਲਾ ॥
نانکُ جاچے سنّت روالا --34--28--4--	----	ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
گھر کا کاجُ ن جانئی رُوڑا --	----	ਘਰ ਕਾ ਕਾਜੁ ਨ ਜਾਣੀ ਰੂੜਾ ॥
جھُوٹھے دھنّدھے رچِئو مُوڑا --1--	----	ਝੂਠੈ ਧੰਧੈ ਰਚਿਓ ਮੂੜਾ ॥੧॥
جِتُ تُونّ لاوہِ تِتُ تِتُ لگنا --	----	ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥
جا تُونّ دیہِ تیرا ناءُ جپنا --1-- رہاءُ --	----	ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥
ہرِ کے داس ہرِ سیتی راتے --	----	ਹਰਿ ਕੇ ਦਾਸ ਹਰਿ ਸੇਤੀ ਰਾਤੇ ॥
رام رسائِنِ اندِنُ ماتے --2--	----	ਰਾਮ ਰਸਾਇਣਿ ਅਨਦਿਨੁ ਮਾਤੇ ॥੨॥
باہ پکرِ پّربھِ آپے کاڈھے --	----	ਬਾਹ ਪਕਰਿ ਪ੍ਰਭਿ ਆਪੇ ਕਾਢੇ ॥
جنم جنم کے ٹُوٹے گاڈھے --3--	----	ਜਨਮ ਜਨਮ ਕੇ ਟੂਟੇ ਗਾਢੇ ॥੩॥
اُدھرُ سُیامی پّربھ کِرپا دھارے --	----	ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥
نانک داس ہرِ سرنِ دُیارے --35--29--4--	----	ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
سنّت پّرسادِ نِہچلُ گھرُ پائِیا --	----	ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥

سرب سُوکھ پھِر نہی ڈولائیا[1] --1-- |	----	ਸਰਬ ਸੁਖ ਫਿਰਿ ਨਹੀ ਡੋੁਲਾਇਆ ॥੧॥
ڈولائیا[1]-		
گُرو دھِیاءِ ہرِ چرن منِ چِنّھے --	----	ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹੇ ॥
تا تے کرتےَ استھِرُ کِنّھے --1-- رہاءُ --	----	ਤਾ ਤੇ ਕਰਤੈ ਅਸਥਿਰੁ ਕੀਨ੍ਹੇ ॥੧॥ ਰਹਾਉ ॥
گُݨ گاوت اچُت اِبناسی --	----	ਗੁਣ ਗਾਵਤ ਅਚੁਤ ਅਬਿਨਾਸੀ ॥
تا تے کاٹی جم کی پھاسی --2--	----	ਤਾ ਤੇ ਕਾਟੀ ਜਮ ਕੀ ਫਾਸੀ ॥੨॥
کرِ کِرپا لینے لڑِ لاۓ --	----	ਕਰਿ ਕਿਰਪਾ ਲੀਨੇ ਲੜਿ ਲਾਏ ॥
سدا اندُ نانک گُݨ گاۓ --36--30--3--	----	ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
انّمرِت بچن سادھ کی باݨی --	----	ਅੰਮ੍ਰਿਤ ਬਚਨ ਸਾਧ ਕੀ ਬਾਣੀ ॥
جو جو جپےَ تِس کی گتِ ہووےَ ہرِ ہرِ نامُ نِت رسن بکھانی --1-- رہاءُ --	----	ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
کلی کال کے مٹے کلیسا --	----	ਕਲੀ ਕਾਲ ਕੇ ਮਿਟੇ ਕਲੇਸਾ ॥
ایکو نامُ من مہِ پرویسا --1--	----	ਏਕੋ ਨਾਮੁ ਮਨ ਮਹਿ ਪਰਵੇਸਾ ॥੧॥
سادھُو دھُورِ مُکھِ مستکِ لائی --	----	ਸਾਧੂ ਧੂਰਿ ਮੁਖਿ ਮਸਤਕਿ ਲਾਈ ॥
نانک اُدھرے ہرِ گُر سرݨائی --37--31--2--	----	ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
سُوہی مہلا[1] 5 گھر 3 -- | محلا[1]-	----	ਸੂਹੀ ਮਹਲਾ ੫ ਘਰ ੩ ॥

گوبِنّدا گُنڑ گاءُ دئِیالا --	----	ਗੋਬਿੰਦਾ ਗੁਣ ਗਾਉ ਦਇਆਲਾ ॥
درسنُ دیہُ پُورن کِرپالا -- رہاءُ --	----	ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
کرِ کِرپا تُم ہی پرّتِپالا --	----	ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
جی ءُ پِنّڈُ سبھُ تُمرا مالا --1--	----	ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
انّمرِت نامُ چلے جپِ نالا --	----	ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
نانکُ جاچے سنّت روالا --2--32--38--	----	ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
تِس بِنُ دُوجا اورُ ن کوئی --	----	ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
آپے تھنّمے سچا سوئی --1--	----	ਆਪੇ ਥੰਮੈ ਸਚਾ ਸੋਈ ॥੧॥
ہرِ ہرِ نامُ میرا آدھارُ --	----	ਹਰਿ ਹਰਿ ਨਾਮੁ ਮੇਰਾ ਆਧਾਰੁ ॥
کرنڑ کارنڑ سمرتھُ اپارُ --1-- رہاءُ --	----	ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
سبھ روگ مِٹاوے نوا نِروِیا --	----	ਸਭ ਰੋਗ ਮਿਟਾਵੇ ਨਵਾ ਨਿਰੋਆ ॥
نانک رکھا آپے ہوِیا --2--33--39--	----	ਨਾਨਕ ਰਖਾ ਆਪੇ ਹੋਆ ॥੨॥੩੩॥੩੯॥
سُوہی مہلا[1] 5 -- | محلا[1]	----	ਸੂਹੀ ਮਹਲਾ ੫ ॥
درسن کءُ لوچے سبھُ کوئی --	Page# [745]	ਦਰਸਨ ਕਉ ਲੋਚੈ ਸਭੁ ਕੋਈ ॥
پُورے بھاگِ پراپتِ ہوئی -- رہاءُ --	----	ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥
سِیام سُنّدر تجِ نیند کِءُ آئی --	----	ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥
مہا موہنی دُوتا لائی --1--	----	ਮਹਾ ਮੋਹਨੀ ਦੂਤਾ ਲਾਈ ॥੧॥

پّریم بِچھوہا کرت کسائی --	----	ਪ੍ਰੇਮ ਬਿਛੋਹਾ ਕਰਤ ਕਸਾਈ ॥
نِردے جنّتُ تِسُ دئِیا ن پائی --2--	----	ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥
انِکٗ جنم بِیتِیئن بھرمائی --	----	ਅਨਿਕ ਜਨਮ ਬੀਤੀਅਨ ਭਰਮਾਈ ॥
گھرِ واسُ ن دیوےَ دُتر مائی --3--	----	ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥
دِنُ رَینِ اپنا کِیا پائی --	----	ਦਿਨੁ ਰੈਨਿ ਅਪਨਾ ਕੀਆ ਪਾਈ ॥
کِسُ دوسُ ن دِجےَ کِرتُ بھوائی --4--	----	ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥
سُݨِ ساجن سنّت جن بھائی --	----	ਸੁਣਿ ਸਾਜਨ ਸੰਤ ਜਨ ਭਾਈ ॥
چرݨ سرݨ نانکٗ گتِ پائی --5--34--40--	----	ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥
راگُ سُوہی مہلا[1] 5 گھرُ 4 | [1]محلا-	----	ਰਾਗੁ ਸੂਹੀ ਮਹਲਾ ੫ ਘਰੁ ੪
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
بھلی سُہاوی چھاپری جا مہِ گُن گاۓ --	----	ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥
کِت ہی کامِ ن دھئُلہر جِتُ ہرِ بِسراۓ --1-- رہاءُ --	----	ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥
اندُ گرِیبی[1] سادھسنّگِ جِتُ پّربھ چِتِ آۓ -- | [1]غرِیبی-	----	ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥
جلِ جاءُ ایہُ بڈپنا مائِیا لپٹاۓ --1--	----	ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥

پِیسنُ پِیسِ اوڈھِ کامری سُکھُ منُ سنّتوکھاۓ ۔۔	----	ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥
اَیسو راجُ ن کِتےَ کاجِ جِتُ نہ ترِّپتاۓ ۔۔2۔۔	----	ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥
نگن پھِرت رنّگِ ایک کےَ اوہُ سوبھا پاۓ ۔۔	----	ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥
پاٹ پٹنّبر بِرتھِیا جِہ رچِ لوبھاۓ ۔۔3۔۔	----	ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥
سبھُ کِچھُ تُمّہرےَ ہاتھِ پرّبھ آپِ کرے کراۓ ۔۔	----	ਸਭੁ ਕਿਛੁ ਤੁਮ੍ਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥
ساسِ ساسِ سِمرت رہا نانکُ دانُ پاۓ ۔۔4۔۔1۔۔41۔۔	----	ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥
سُوہی مہلا[1] 5 ۔۔ | محلا[1]۔	----	ਸੂਹੀ ਮਹਲਾ ੫ ॥
ہرِ کا سنّتُ پران دھن تِس کا پنِہارا ۔۔	----	ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥
بھائی مِیت سُت سگل تے جیء ہُونّ تے پِیارا ۔۔1۔۔ رہاءُ ۔۔	----	ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥
کیسا کا کرِ بیجنا سنّت چئُرُ ڈھُلاوءُ ۔۔	----	ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥

سِیسُ نِہارءُ چرنْ تلِ
دھُورِ مُکھِ لاوءُ --1--

ਸੀਸੁ ਨਿਹਾਰਉ ਚਰਣ ਤਲਿ
ਧੂਰਿ ਮੁਖਿ ਲਾਵਉ ॥੧॥

مِسٹ بچن بینتی کرءُ
دِین کی نِیائی --

ਮਿਸਟ ਬਚਨ ਬੇਨਤੀ ਕਰਉ
ਦੀਨ ਕੀ ਨਿਆਈ ॥

تجِ ابھِمانُ سرنْی پرءُ
ہرِ گُنْ نِدھِ پائی --2--

ਤਜਿ ਅਭਿਮਾਨੁ ਸਰਣੀ ਪਰਉ
ਹਰਿ ਗੁਣ ਨਿਧਿ ਪਾਈ ॥੨॥

اولوکن پُنہ پُنہ کرءُ
جن کا درسارُ --

ਅਵਲੋਕਨ ਪੁਨਹ ਪੁਨਹ ਕਰਉ
ਜਨ ਕਾ ਦਰਸਾਰੁ ॥

انّمرِت بچن من مہِ سِنّچءُ
بنّدءُ بار بار --3--

ਅੰਮ੍ਰਿਤ ਬਚਨ ਮਨ ਮਹਿ ਸਿੰਚਉ
ਬੰਦਉ ਬਾਰ ਬਾਰ ॥੩॥

چِتوءُ منِ آسا کرءُ
جن کا سنّگُ ماگءُ --

ਚਿਤਵਉ ਮਨਿ ਆਸਾ ਕਰਉ
ਜਨ ਕਾ ਸੰਗੁ ਮਾਗਉ ॥

نانک کءُ پربھ دئِیا کرِ
داس چرنْی لاگءُ --4--2--42--

ਨਾਨਕ ਕਉ ਪ੍ਰਭ ਦਇਆ ਕਰਿ
ਦਾਸ ਚਰਣੀ ਲਾਗਉ ॥੪॥੨॥੪੨॥

سُوہی مہلا[1] 5 -- | محلا[1]-

ਸੂਹੀ ਮਹਲਾ ੫ ॥

جِن موہے برہمنّڈ کھنّڈ
تاہُو مہِ پاءُ --

ਜਿਨਿ ਮੋਹੇ ਬ੍ਰਹਮੰਡ ਖੰਡ
ਤਾਹੂ ਮਹਿ ਪਾਉ ॥

راکھِ لیہُ اِہُ بِکھئی جیءُ
دیہُ اپُنا ناءُ --1-- رہاءُ --

ਰਾਖਿ ਲੇਹੁ ਇਹੁ ਬਿਖਈ ਜੀਉ
ਦੇਹੁ ਅਪੁਨਾ ਨਾਉ ॥੧॥ ਰਹਾਉ ॥

جا تے ناہی کو سُکھی تا کےَ پاچھےَ جاءُ --	----	ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥
چھوڈِ جاہِ جو سگل کءُ پھِرِ پھِرِ لپٹاءُ --1--	----	ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥
کرہُ کِرپا کرُݨاپتے تیرے ہرِ گُݨ گاءُ --	----	ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥
نانک کی پْربھ بینتی سادھسنگِ سماءُ --2--3--43--	----	ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥
راگُ سُوہی مہلا[1] 5 گھرُ 5 پڑتال | محلا[1]	----	ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ
ੴ ستِگُر پْرسادِ --	Page# [746]	ੴ ਸਤਿਗੁਰ ਪ੍ਰਸਾਦਿ ॥
پْریتِ پْریتِ گُرییا موہن لالنا --	----	ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
جپِ من گوبِنّد ایکےَ اورُ نہی کو لیکھےَ سنّت لاگُ منہِ چھاڈُ دُبِدھا کی کُرییا --1-- رہاءُ --	----	ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
نِرگُن ہرییا سرگُن دھرییا انِک کوٹھرییا بھِنّ بھِنّ بھِنّ بھِن کرییا --	----	ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥
وِچِ من کوٹورییا --	----	ਵਿਚਿ ਮਨ ਕੋਟਵਰੀਆ ॥
نِج مندرِ پِرییا --	----	ਨਿਜ ਮੰਦਰਿ ਪਿਰੀਆ ॥

تہا آند کرِییا --	----	ਤਹਾ ਆਨਦ ਕਰੀਆ ॥
نہ مرِییا نہ جرِییا --1--	----	ਨਹ ਮਰੀਆ ਨਹ ਜਰੀਆ ॥੧॥
کِرتنِ جُرِییا بہُ بِدھِ پھرِییا پر کئُ ہرِییا --	----	ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥
بِکھنا گھِرِییا --	----	ਬਿਖਨਾ ਘਿਰੀਆ ॥
اب سادھُو سنّگِ پرِییا --	----	ਅਬ ਸਾਧੂ ਸੰਗਿ ਪਰੀਆ ॥
ہرِ دُیارے کھرِییا --	----	ਹਰਿ ਦੁਆਰੈ ਖਰੀਆ ॥
درسنُ کرِییا --	----	ਦਰਸਨੁ ਕਰੀਆ ॥
نانک گُر مرِییا --	----	ਨਾਨਕ ਗੁਰ ਮਿਰੀਆ ॥
بہُرِ ن پھرِییا --2--1--44--	----	ਬਹੁਰਿ ਨ ਫਿਰੀਆ ॥੨॥੧॥੪੪॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
راسِ منّڈلُ کینو آکھارا --	----	ਰਾਸਿ ਮੰਡਲੁ ਕੀਨੋ ਆਖਾਰਾ ॥
سگلو ساجِ رکھِئو پاسارا --1-- رہاءُ --	----	ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥
بہُ بِدھِ رُوپ رنّگ آپارا --	----	ਬਹੁ ਬਿਧਿ ਰੂਪ ਰੰਗ ਆਪਾਰਾ ॥
پیکھےَ کھُسی[1] بھوگ نہی ہارا -- | خُشی[1]-	----	ਪੇਖੈ ਖੁਸੀ ਭੋਗ ਨਹੀ ਹਾਰਾ ॥
سبھِ رس لَیت بست نِرارا --1--	----	ਸਭਿ ਰਸ ਲੈਤ ਬਸਤ ਨਿਰਾਰਾ ॥੧॥
برنُ چِہنُ ناہی مُکھُ ن ماسارا --	----	ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥
کہنُ ن جائی کھیلُ تُہارا --	----	ਕਹਨੁ ਨ ਜਾਈ ਖੇਲੁ ਤੁਹਾਰਾ ॥

نانک رینڑ سنّت چرنارا --45--2--2--	----	ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
تءُ مے آئیا سرنی آئیا --	----	ਤਉ ਮੈ ਆਇਆ ਸਰਨੀ ਆਇਆ ॥
بھروسے آئیا کِرپا آئیا --	----	ਭਰੋਸੈ ਆਇਆ ਕਿਰਪਾ ਆਇਆ ॥
جِءُ بھاوے تِءُ راکھہُ سُیامی مارگُ گُرہِ پٹھائیا --1-- رہاءُ --	----	ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
مہا دُترُ مائیا --	----	ਮਹਾ ਦੁਤਰੁ ਮਾਇਆ ॥
جَیسے پونُ جھُلائیا --1--	----	ਜੈਸੇ ਪਵਨੁ ਝੁਲਾਇਆ ॥੧॥
سُنِ سُنِ ہی ڈرائیا --	----	ਸੁਨਿ ਸੁਨਿ ਹੀ ਡਰਾਇਆ ॥
کررو دھّرمرائیا --2--	----	ਕਰਰੋ ਧ੍ਰਮਰਾਇਆ ॥੨॥
گّرِہ انّدھ کُوپائیا --	----	ਗ੍ਰਿਹ ਅੰਧ ਕੂਪਾਇਆ ॥
پاوکُ سگرائیا --3--	----	ਪਾਵਕੁ ਸਗਰਾਇਆ ॥੩॥
گہی اوٹ سادھائیا --	----	ਗਹੀ ਓਟ ਸਾਧਾਇਆ ॥
نانک ہرِ دھِیائیا --	----	ਨਾਨਕ ਹਰਿ ਧਿਆਇਆ ॥
اب مے پُورا پائیا --4--3--46--	----	ਅਬ ਮੈ ਪੂਰਾ ਪਾਇਆ ॥੪॥੩॥੪੬॥
راگُ سُوہی مہلا[1] 5 گھرُ 6 | محلا[1]-	----	ਰਾਗੁ ਸੂਹੀ ਮਹਲਾ ੫ ਘਰੁ ੬
੧ੴ سِتگُر پرسادِ --	----	੧ੴ ਸਤਿਗੁਰ ਪ੍ਰਸਾਦਿ ॥

ستِگُر پاسِ بینتّیا
مِلےَ نامُ آدھارا --

ਸਤਿਗੁਰ ਪਾਸਿ ਬੇਨੰਤੀਆ
ਮਿਲੈ ਨਾਮੁ ਆਧਾਰਾ ॥

تُٹھا سچا پاتِساہُ[1]
تاپُ گئِیا سنّسارا --1-- | [1]پاتِشاہُ-

ਤੁਠਾ ਸਚਾ ਪਾਤਿਸਾਹੁ
ਤਾਪੁ ਗਇਆ ਸੰਸਾਰਾ ॥੧॥

بھگتا کی ٹیک تُوںّ سنّتا کی اوٹ تُوںّ
سچا سِرجنہارا --1-- رہاءُ --

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ
ਸਚਾ ਸਿਰਜਨਹਾਰਾ ॥੧॥ ਰਹਾਉ ॥

سچُ تیری سامگری
سچُ تیرا دربارا --

ਸਚੁ ਤੇਰੀ ਸਾਮਗਰੀ
ਸਚੁ ਤੇਰਾ ਦਰਬਾਰਾ ॥

سچُ تیرے کھاجینیا[1]
سچُ تیرا پاسارا --2-- | [1]خازِینیا-

ਸਚੁ ਤੇਰੇ ਖਾਜੀਨਿਆ
ਸਚੁ ਤੇਰਾ ਪਾਸਾਰਾ ॥੨॥

تیرا رُوپُ اگنّمُ ہے
انُوپُ تیرا درسارا --

ਤੇਰਾ ਰੂਪੁ ਅਗੰਮੁ ਹੈ
ਅਨੂਪੁ ਤੇਰਾ ਦਰਸਾਰਾ ॥

ہءُ کُربانْی[1] تیریا سیوکا
جِنّہ ہرِ نامُ پیارا --3-- | [1]قُربانْی-

ਹਉ ਕੁਰਬਾਣੀ ਤੇਰਿਆ ਸੇਵਕਾ
ਜਿਨ੍ ਹਰਿ ਨਾਮੁ ਪਿਆਰਾ ॥੩॥

سبھے اِچھا پُورِیا
جا پائِیا اگم اپارا --

ਸਭੇ ਇਛਾ ਪੂਰੀਆ
ਜਾ ਪਾਇਆ ਅਗਮ ਅਪਾਰਾ ॥

گُرُ نانکُ مِلِیا پاربّرہمُ
تیریا چرنْا کءُ بلِہارا --4--1--47--
Page# [747]
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ
ਤੇਰਿਆ ਚਰਣਾ ਕਉ ਬਲਿਹਾਰਾ
॥੪॥੧॥੪੭॥

راگ سُوہی مہلا[1] 5 گھرُ 7 | [1]محلا-

ਰਾਗੁ ਸੂਹੀ ਮਹਲਾ ੫ ਘਰੁ ੭

ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
تیرا بھاݨا توُہے منائیہِ جس نوُ ہووہِ دئیالا --	----	ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥
سائی بھگتِ جو تُدھ بھاوے توُن سرب جیا پرتپالا --1--	----	ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥
میرے رام رائِ سنّتا ٹیک تُمّہاری --	----	ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹਾਰੀ ॥
جو تُدھ بھاوے سو پروانُ منِ تنِ توُہے ادھاری --1-- رہاء --	----	ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥
توُن دئیالُ کرپالُ کرپا ندھِ منسا پوُرنہارا --	----	ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥
بھگت تیرے سبھِ پراݨپتِ پریتم توُن بھگتن کا پیارا --2--	----	ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥
توُ اتھاہُ اپارُ اتِ اوُچا کوئی اورُ ن تیری بھاتے --	----	ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥
اِہ ارداسِ[1] ہماری سُیامی وِسرُ ناہی سُکھداتے --3-- | [1]عرداسِ-	----	ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥
دِنُ رَینِ ساسِ ساسِ گُݨ گاوا جے سُیامی تُدھ بھاوا --	----	ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥

نامُ تیرا سُکھُ نانکُ ماگےَ
ساہِب[1] تُٹھےَ پاوا --4--1--48-- |
[1]صاحِب-

ਨਾਮੁ ਤੇਰਾ ਸੁਖੁ ਨਾਨਕੁ ਮਾਗੈ
ਸਾਹਿਬ ਤੁਠੈ ਪਾਵਾ ॥੪॥੧॥੪੮॥

سُوہی مہلا[1] 5 -- | [1]محلا-

ਸੂਹੀ ਮਹਲਾ ੫ ॥

وِسرہِ ناہی جِتُ تُو کبہُو
سو تھانُ تیرا کیہا --

ਵਿਸਰਹਿ ਨਾਹੀ ਜਿਤੁ ਤੂ ਕਬਹੂ
ਸੋ ਥਾਨੁ ਤੇਰਾ ਕੇਹਾ ॥

آٹھ پہر جِتُ تُدھُ دھِیائی
نِرمل ہوۄےَ دیہا --1--

ਆਠ ਪਹਰ ਜਿਤੁ ਤੁਧੁ ਧਿਆਈ
ਨਿਰਮਲ ਹੋਵੈ ਦੇਹਾ ॥੧॥

میرے رام ہءُ سو تھانُ بھالݨ آئِیا --

ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥

کھوجت کھوجت بھئِیا سادھسنّگُ
تِنّ٘ہ سرݨائی پائِیا --1-- رہاءُ --

ਖੋਜਤ ਖੋਜਤ ਭਇਆ ਸਾਧਸੰਗੁ
ਤਿਨ੍ਹ ਸਰਣਾਈ ਪਾਇਆ ॥੧॥ ਰਹਾਉ ॥

بید پڑے پڑِ بْرہمے ہارے
اِکُ تِلُ نہی کیمتِ[1] پائی -- | [1]قیمتِ-

ਬੇਦ ਪੜੇ ਪੜਿ ਬ੍ਰਹਮੇ ਹਾਰੇ
ਇਕੁ ਤਿਲੁ ਨਹੀ ਕੀਮਤਿ ਪਾਈ ॥

سادھِک سِدھ پھِرہِ بِللاتے
تے بھی موہے مائی --2--

ਸਾਧਿਕ ਸਿਧ ਫਿਰਹਿ ਬਿਲਲਾਤੇ
ਤੇ ਭੀ ਮੋਹੇ ਮਾਈ ॥੨॥

دس اُئتار راجے ہوءِ ورتے
مہادیو ائُدھُوتا --

ਦਸ ਅਉਤਾਰ ਰਾਜੇ ਹੋਇ ਵਰਤੇ
ਮਹਾਦੇਵ ਅਉਧੂਤਾ ॥

تِنّ٘ہ بھی انّتُ ن پائِئو تیرا
لاءِ تھکے بِبھُوتا --3--

ਤਿਨ੍ਹ ਭੀ ਅੰਤੁ ਨ ਪਾਇਓ ਤੇਰਾ
ਲਾਇ ਥਕੇ ਬਿਭੂਤਾ ॥੩॥

سہج سُوکھ آننّد نام رس ہرِ سنّتی منّگلُ گائِیا --	----	ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥
سپھل درسنُ بھیٹِئو گُر نانک تا منِ تنِ ہرِ ہرِ دھِیائِیا --49--2--4--	----	ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥
سُوہی مہلا[1] 5 -- | [1]محلا-	----	ਸੂਹੀ ਮਹਲਾ ੫ ॥
کرم دھرم پاکھنّڈ جو دِیسہِ تِن جمُ جاگاتی لُوٹے --	----	ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
نِرباݨ کِیرتنُ گاوہُ کرتے کا نِمکھ سِمرت جِتُ چھُوٹے --1--	----	ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥
سنّتہُ ساگرُ پارِ اُترِیئَے --	----	ਸੰਤਹੁ ਸਾਗਰੁ ਪਾਰਿ ਉਤਰੀਐ ॥
جے کو بچنُ کماوے سنّتن کا سو گُر پرسادی ترِیئَے --1-- رہاءُ --	----	ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥
کوٹِ تیِرتھ مجن اِسنانا اِسُ کلِ مہِ مَیلُ بھرِیجَے --	----	ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥
سادھسنّگِ جو ہرِ گُݨ گاوے سو نِرملُ کرِ لیِجَے --2--	----	ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥
بید کتیب سِمرِتِ سبھِ ساست اِنّہ پڑِیا مُکتِ ن ہوئی --	----	ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ ॥

ایکُ اکھرُ جو گُرمُکھِ جاپےَ
تِس کی نِرمل سوئی --3--

ਏਕੁ ਅਖਰੁ ਜੋ ਗੁਰਮੁਖਿ ਜਾਪੈ
ਤਿਸ ਕੀ ਨਿਰਮਲ ਸੋਈ ॥੩॥

کھتّری برّاہمڻ سُود وَیس
اُپدیُس چہُ ورنا کءُ ساجھا --

ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ ॥

گُرمُکھِ نامُ جپےَ اُدھرے سو کلِ مہِ
گھٹِ گھٹِ نانک ماجھا

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ
ਘਟਿ ਘਟਿ ਨਾਨਕ ਮਾਝਾ ॥੪॥੩॥੫੦॥

--50--3--4--

سُوہی مہلا[1] 5 -- | محلا[1]

Page# [748]

ਸੂਹੀ ਮਹਲਾ ੫ ॥

جو کُچھُ کرے سوئی پرّبھ مانہِ
اوءِ رام نام رنّگِ راتے --

ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ
ਓਇ ਰਾਮ ਨਾਮ ਰੰਗਿ ਰਾਤੇ ॥

تِنّہ کی سوبھا سبھنی تھائی
جِنّہ پرّبھ کے چرڻ پراتے --1--

ਤਿਨ੍ਹ ਕੀ ਸੋਭਾ ਸਭਨੀ ਥਾਈ
ਜਿਨ੍ਹ ਪ੍ਰਭ ਕੇ ਚਰਣ ਪਰਾਤੇ ॥੧॥

میرے رام ہرِ سنّتا جیوڈُ ن کوئی --

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥

بھگتا بنِ آئی پرّبھ اپنے سِءُ
جلِ تھلِ مہِیئلِ سوئی --1-- رہاءُ --

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ
ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

کوٹِ اپّرادھی سنّتسنّگِ اُدھرے
جمُ تا کے نیڑِ ن آوے --

ਕੋਟਿ ਅਪ੍ਰਾਧੀ ਸੰਤਸੰਗਿ ਉਧਰੈ
ਜਮੁ ਤਾ ਕੈ ਨੇੜਿ ਨ ਆਵੈ ॥

جنم جنم کا بِچھُڑیا ہووے
تِنّہ ہرِ سِءُ آڻِ مِلاوے --2--

ਜਨਮ ਜਨਮ ਕਾ ਬਿਛੁੜਿਆ ਹੋਵੈ
ਤਿਨ੍ਹ ਹਰਿ ਸਿਉ ਆਣਿ ਮਿਲਾਵੈ ॥੨॥

مائِیا موہ بھرمُ بھءُ کاٹےَ
سنّت سرنِڑ جو آوےَ --

ਮਾਇਆ ਮੋਹ ਭਰਮੁ ਭਉ ਕਾਟੈ
ਸੰਤ ਸਰਣਿ ਜੋ ਆਵੈ ॥

جیہا منورتھُ کرِ آرادھے
سو سنّتن تے پاوےَ --3--

ਜੇਹਾ ਮਨੋਰਥੁ ਕਰਿ ਆਰਾਧੇ
ਸੋ ਸੰਤਨ ਤੇ ਪਾਵੈ ॥੩॥

جن کی مہِما کیتک برنءُ
جو پّربھ اپنے بھاڑے --

ਜਨ ਕੀ ਮਹਿਮਾ ਕੇਤਕ ਬਰਨਉ
ਜੋ ਪ੍ਰਭ ਅਪਨੇ ਭਾਣੇ ॥

کہُ نانک جِن ستِگرُ بھیٹِیا
سے سبھ تے بھۓ نِکاڑے
--4--4--51--

ਕਹੁ ਨਾਨਕ ਜਿਨ ਸਤਿਗੁਰੁ ਭੇਟਿਆ
ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

سُوہی مہلا[1] 5 -- | محلا[1]-

ਸੂਹੀ ਮਹਲਾ ੫ ॥

مہا اگنِ تے تُدھُ ہاتھ دے راکھے
پۓ تیری سرنٹائی --

ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ
ਪਏ ਤੇਰੀ ਸਰਣਾਈ ॥

تیرا مانڑُ تانڑُ رِد انّترِ
ہور دُوجی آس چُکائی --1--

ਤੇਰਾ ਮਾਣੁ ਤਾਣੁ ਰਿਦ ਅੰਤਰਿ
ਹੋਰ ਦੂਜੀ ਆਸ ਚੁਕਾਈ ॥੧॥

میرے رام راءِ
تُدھُ چِتِ آئِۓَ اُبرے --

ਮੇਰੇ ਰਾਮ ਰਾਇ
ਤੁਧੁ ਚਿਤਿ ਆਇਐ ਉਬਰੇ ॥

تیری ٹیک بھرواسا تُمّہرا
جپِ نامُ تُمّہارا اُدھرے --1-- رہاءُ
--

ਤੇਰੀ ਟੇਕ ਭਰਵਾਸਾ ਤੁਮ੍ਹਰਾ
ਜਪਿ ਨਾਮੁ ਤੁਮ੍ਹਾਰਾ ਉਧਰੇ ॥੧॥ ਰਹਾਉ ॥

انّدھ کُوپ تے کاڈھِ لیئے تُمّہ آپِ بھۓ کِرپالا ۔۔	----	ਅੰਧ ਕੂਪ ਤੇ ਕਾਢਿ ਲੀਏ ਤੁਮ੍ ਆਪਿ ਭਏ ਕਿਰਪਾਲਾ ॥
سارِ سمّہالِ سرب سُکھ دِیۓ آپِ کرے پرّتِپالا ۔۔2۔۔	----	ਸਾਰਿ ਸਮ੍ਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥
آپݨی ندرِ کرے پریسرُ بنّدھن کاٹِ چھڈاۓ ۔۔	----	ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥
آپݨی بھگتِ پرّبھِ آپِ کرائی آپے سیوا لاۓ ۔۔3۔۔	----	ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥
بھرمُ گِئیا بھےَ موہ بِناسے مِٹیا سگل وِسُورا ۔۔	----	ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥
نانک دِئیا کری سُکھداتےَ بھیٹِیا ستِگُرُ پُورا ۔۔4۔۔5۔۔52۔۔	----	ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
سُوہی مہلا[1] 5 ۔۔ | [1]محلا۔	----	ਸੂਹੀ ਮਹਲਾ ੫ ॥
جب کچھُ ن سِیئو تب کِیا کرتا کون کرم کرِ آئِیا ۔۔	----	ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
اپنا کھیلُ آپِ کرِ دیکھےَ ٹھاکُرِ رچنُ رچائِیا ۔۔1۔۔	----	ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥
میرے رام راۓ مُجھ تے کچھُو ن ہوئی ۔۔	----	ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥

آپے کرتا آپِ کرائے سرب نِرنتر سوئی --1-- رہاءُ --	----	ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥
گنّتی گنّی ن چھوٹے کتھو کاچی دیہ اِیانْی --	----	ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥
کرِپا کرہُ پربھ کرنّیہارے تیری بکھس[1] نِرالی --2-- | [1]بخشِ-	----	ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥
جی ء جنّت سبھ تیرے کیتے گھٹِ گھٹِ تُہی دھِیائیۓ --	----	ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥
تیری گت مِت تُوہے جانّہِ کُدرتِ[1] کیم[2] ن پائیۓ --3-- | [1]قُدرتِ- [2]قیمَ-	----	ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥
نِرگُنّ مُگدھُ اجانّ اگیانی کرم دھرم نہی جانّا --	----	ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥
دئِیا کرہُ نانکُ گُنّ گاوے مِٹھا لگے تیرا بھانّا --4--6--53--	----	ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥
سوُہی مہلا[1] 5 -- | [1]محلا-	----	ਸੂਹੀ ਮਹਲਾ ੫ ॥
بھاگٹھڑے ہرِ سنّت تُمّہارے جِنّہ گھرِ دھنُ ہرِ ناما --	----	ਭਾਗਠੜੇ ਹਰਿ ਸੰਤ ਤੁਮ੍ਹਾਰੇ ਜਿਨ੍ਹ ਘਰਿ ਧਨੁ ਹਰਿ ਨਾਮਾ ॥
پروانّ گنّی سیئی اِہ آئے سپھل تِنا کے کاما --1--	Page# [749]	ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

میرے رام
ہرِ جن کےَ ہءُ بلِ جائی --

ਮੇਰੇ ਰਾਮ
ਹਰਿ ਜਨ ਕੈ ਹਉ ਬਲਿ ਜਾਈ ॥

کیسا کا کرِ چوَرُ ڈھلاوا
چرنْ دھوڑِ مُکھِ لائی --1-- رہاءُ --

ਕੇਸਾ ਕਾ ਕਰਿ ਚਵਰੁ ਢੁਲਾਵਾ
ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥

جنم مرنْ دُہہُو مہِ ناہی
جن پرئُپکاری آئے --

ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ॥

جیء دانُ دے بھگتی لائِنِ
ہرِ سِءُ لَین مِلائے --2--

ਜੀਅ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ ॥੨॥

سچا امرُ سچی پاتِساہی[1]
سچے سیتی راتے -- | [1]پاتِشاہی-

ਸਚਾ ਅਮਰੁ ਸਚੀ ਪਾਤਿਸਾਹੀ
ਸਚੇ ਸੇਤੀ ਰਾਤੇ ॥

سچا سُکھُ سچی وڈِیائی
جِس کے سے تِن جاتے --3--

ਸਚਾ ਸੁਖੁ ਸਚੀ ਵਡਿਆਈ
ਜਿਸ ਕੇ ਸੇ ਤਿਨਿ ਜਾਤੇ ॥੩॥

پکھا پھیری پانْی ڈھووا
ہرِ جن کےَ پیسنْ پیسِ کماوا --

ਪਖਾ ਫੇਰੀ ਪਾਣੀ ਢੋਵਾ
ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

نانک کی پرّبھ پاسِ بینںتی
تیرے جن دیکھنْ پاوا
--54--7--4--

ਨਾਨਕ ਕੀ ਪ੍ਰਭ ਪਾਸਿ ਬੇਨੰਤੀ
ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

سُوہی مہلا[1] 5 -- | [1]محلا-

ਸੂਹੀ ਮਹਲਾ ੫ ॥

ਪਾਰਬ੍ਰਹਮ ਪਰਮੇਸਰ ਸਤਿਗੁਰ
ਆਪੇ ਕਰਣੈਹਾਰਾ ॥

پاربرّہم پرمیسر ستِگُر
آپے کرنَیہارا --

ਚਰਣ ਧੂੜਿ ਤੇਰੀ ਸੇਵਕੁ ਮਾਗੈ
ਤੇਰੇ ਦਰਸਨ ਕਉ ਬਲਿਹਾਰਾ ॥੧॥

چرنْ دھوڑ تیری سیوکُ ماگےَ
تیرے درسن کءُ بلِہارا --1--

ਮੇਰੇ ਰਾਮ ਰਾਇ
ਜਿਉ ਰਾਖਹਿ ਤਿਉ ਰਹੀਐ ॥

میرے رام راءِ
جِءُ راکھِ تِءُ رہیۓ --

ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥

تُدھ بھاوےَ تا نامُ جپاوہِ
سُکھُ تیرا دِتا لہیۓ --1-- رہاءُ --

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸੁ ਤੂੰ ਆਪਿ ਕਰਾਇਹਿ ॥

مُکتِ بھگتِ جُگتِ تیری سیوا
جِس تُوں آپ کرائہِ --

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ
ਤੂੰ ਆਪੇ ਸਰਧਾ ਲਾਇਹਿ ॥੨॥

تہا بیکُنّٹھُ جہ کیرتنُ تیرا
تُوں آپے سردھا لائہِ --2--

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ
ਤਨੁ ਮਨੁ ਹੋਇ ਨਿਹਾਲਾ ॥

سِمرِ سِمرِ سِمرِ نامُ جیوا
تنُ منُ ہوءِ نِہالا --

ਚਰਣ ਕਮਲ ਤੇਰੇ ਧੋਇ ਧੋਇ ਪੀਵਾ
ਮੇਰੇ ਸਤਿਗੁਰ ਦੀਨ ਦਇਆਲਾ ॥੩॥

چرنْ کمل تیرے دھوءِ دھوءِ پیِوا
میرے ستِگُر دین دئیالا --3--

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ
ਜਿਤੁ ਤੁਮਰੈ ਦੁਆਰੈ ਆਇਆ ॥

کُربانْ[1] جائی اُس ویلا سُہاوی
جِت تُمرے دُیارے آئیا -- | [1]قُربانْ-

نانک کءُ پّربھ بھئے کّرِپالا
ستِگُرُ پُورا پائِیا --4--8--55--

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ
ਸਤਿਗੁਰੁ ਪੂਰਾ ਪਾਇਆ ॥੪॥੮॥੫੫॥

سُوہی مہلا[1] 5 -- | [1]محلا-

ਸੂਹੀ ਮਹਲਾ ੫ ॥

تُدھُ چِتِ آئے مہا انندا
جِسُ وِسرہِ سو مرِ جائے --

ਤੁਧੁ ਚਿਤਿ ਆਏ ਮਹਾ ਅਨੰਦਾ
ਜਿਸੁ ਵਿਸਰਹਿ ਸੋ ਮਰਿ ਜਾਏ ॥

دئِیالُ ہووہِ جِسُ اُوپرِ کرتے
سو تُدھُ سدا دھِیائے --1--

ਦਇਆਲੁ ਹੋਵਹਿ ਜਿਸੁ ਊਪਰਿ ਕਰਤੇ
ਸੋ ਤੁਧੁ ਸਦਾ ਧਿਆਏ ॥੧॥

میرے ساہِب[1] تُوںَ مے مانْ نِمانْی -- |
[1]صاحِب-

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥

ارداسِ[1] کری پّربھ اپنے آگےَ
سُنْ سُنِ جیِوا تیری بانْی --1-- رہاءُ --
| [1]عرداس-

ਅਰਦਾਸਿ ਕਰੀ ਪ੍ਰਭ ਅਪਨੇ ਆਗੈ
ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ
॥

چرنْ دھُوڑِ تیرے جن کی ہووا
تیرے درسن کءُ بلِ جائی --

ਚਰਣ ਧੂੜਿ ਤੇਰੇ ਜਨ ਕੀ ਹੋਵਾ
ਤੇਰੇ ਦਰਸਨ ਕਉ ਬਲਿ ਜਾਈ ॥

انّمرِت بچن رِدے اُرِ دھاری
تءُ کِرپا تے سنّگُ پائی --2--

ਅੰਮ੍ਰਿਤ ਬਚਨ ਰਿਦੈ ਉਰਿ ਧਾਰੀ
ਤਉ ਕਿਰਪਾ ਤੇ ਸੰਗੁ ਪਾਈ ॥੨॥

انّتر کی گتِ تُدھُ پہِ ساری
تُدھُ جیوڈُ اورُ ن کوئی --

ਅੰਤਰ ਕੀ ਗਤਿ ਤੁਧੁ ਪਹਿ ਸਾਰੀ
ਤੁਧੁ ਜੇਵਡੁ ਅਵਰੁ ਨ ਕੋਈ ॥

جِس نو لاءِ لَیہِ سو لاگےَ
بھگتُ تُہارا سوئی --3--

ਜਿਸ ਨੋ ਲਾਇ ਲੈਹਿ ਸੋ ਲਾਗੈ
ਭਗਤੁ ਤੁਹਾਰਾ ਸੋਈ ॥੩॥

دُءِ کر جوڑ ماگءُ اِکُ دانا
ساہِبِ[1] تُٹھےَ پاوا -- | [1]صاحِبِ-

ਦੁਇ ਕਰ ਜੋੜਿ ਮਾਗਉ ਇਕੁ ਦਾਨਾ
ਸਾਹਿਬਿ ਤੁਠੈ ਪਾਵਾ ॥

ساسِ ساسِ نانکُ آرادھے
آٹھ پہر گُنْ گاوا --4--9--56--

ਸਾਸਿ ਸਾਸਿ ਨਾਨਕੁ ਆਰਾਧੇ
ਆਠ ਪਹਰ ਗੁਣ ਗਾਵਾ ॥੪॥੯॥੫੬॥

سُوہی مہلا[1] 5 -- | [1]محلا-

ਸੂਹੀ ਮਹਲਾ ੫ ॥

جِس کے سِر اُوپرِ تُوںَ سُیامی
سو دُکھُ کیسا پاوےَ --

ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁਖੁ ਕੈਸਾ ਪਾਵੈ ॥

بولِ ن جانےَ مائِیا مدِ ماتا
مرنْا چیتِ ن آوےَ --1--

ਬੋਲਿ ਨ ਜਾਣੈ ਮਾਇਆ ਮਦਿ ਮਾਤਾ
ਮਰਣਾ ਚੀਤਿ ਨ ਆਵੈ ॥੧॥

میرے رام راءِ
تُوںَ سنّتا کا سنّت تیرے --

ਮੇਰੇ ਰਾਮ ਰਾਇ
ਤੂੰ ਸੰਤਾ ਕਾ ਸੰਤ ਤੇਰੇ ॥

تیرے سیوک کءُ بھءُ کِچھُ ناہی
جمُ نہی آوےَ نیرے --1-- رہاءُ --

ਤੇਰੇ ਸੇਵਕ ਕਉ ਭਉ ਕਿਛੁ ਨਾਹੀ
ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

جو تیرےَ رنّگِ راتے سُیامی
تِنّہ کا جنم مرنْ دُکھ ناسا --

Page#
[750]

ਜੋ ਤੇਰੈ ਰੰਗਿ ਰਾਤੇ ਸੁਆਮੀ
ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥

تیری بکھس[1] ن میٹے کوئی
ستِگُر کا دِلاسا --2-- | [1]بخش-

ਤੇਰੀ ਬਖਸ ਨ ਮੇਟੈ ਕੋਈ
ਸਤਿਗੁਰ ਕਾ ਦਿਲਾਸਾ ॥੨॥

نامُ دھِیائِن سُکھ پھل پائِن
آٹھ پہر آرادھہِ --

ਨਾਮੁ ਧਿਆਇਨਿ ਸੁਖ ਫਲ ਪਾਇਨਿ
ਆਠ ਪਹਰ ਆਰਾਧਹਿ ॥

تیری سرنِ تیرے بھرواسےَ
پنّچ دُسٹ لےَ سادھہِ --3--

ਤੇਰੀ ਸਰਣਿ ਤੇਰੈ ਭਰਵਾਸੈ
ਪੰਚ ਦੁਸਟ ਲੈ ਸਾਧਹਿ ॥੩॥

گِیانُ دھِیانُ کِچھُ کرمُ ن جاݨا
سار ن جاݨا تیری --

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ
ਸਾਰ ਨ ਜਾਣਾ ਤੇਰੀ ॥

سبھ تے وڈا ستِگُرُ نانکُ
جِنِ کل راکھی میری
--57--10--4--

ਸਭ ਤੇ ਵਡਾ ਸਤਿਗੁਰੁ ਨਾਨਕੁ
ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

سُوہی مہلا[1] 5 -- | [1]محلا-

ਸੂਹੀ ਮਹਲਾ ੫ ॥

سگل تِیاگِ گُر سرݨٹی آئِیا
راکھہُ راکھنہارے --

ਸਗਲ ਤਿਆਗਿ ਗੁਰ ਸਰਣੀ ਆਇਆ
ਰਾਖਹੁ ਰਾਖਨਹਾਰੇ ॥

جِتُ تُو لاوہِ تِتُ ہم لاگہ
کِیا اِیہِ جنّت وِچارے --1--

ਜਿਤੁ ਤੂ ਲਾਵਹਿ ਤਿਤੁ ਹਮ ਲਾਗਹ
ਕਿਆ ਏਹਿ ਜੰਤ ਵਿਚਾਰੇ ॥੧॥

میرے رام جی تُوںَ پ٘ربھ انّترجامی --

ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥

کرِ کِرپا گُردیو دئِیالا
گُݨ گاوا نِت سُیامی --1-- رہاءُ --

ਕਰਿ ਕਿਰਪਾ ਗੁਰਦੇਵ ਦਇਆਲਾ
ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥

آٹھ پہر پ٘ربھُ اپنا دھِیائیِۓَ
گُر پ٘رسادِ بھءُ ترِیۓَ --

ਆਠ ਪਹਰ ਪ੍ਰਭੁ ਅਪਨਾ ਧਿਆਈਐ
ਗੁਰ ਪ੍ਰਸਾਦਿ ਭਉ ਤਰੀਐ ॥

آپُ تِیاگِ ہوئیۓَ سبھ رینا
جیوتِیا اِءُ مرِیۓَ --2--

ਆਪੁ ਤਿਆਗਿ ਹੋਈਐ ਸਭ ਰੇਣਾ
ਜੀਵਤਿਆ ਇਉ ਮਰੀਐ ॥੨॥

سپھل جنمُ تِس کا جگ بھِیترِ سادھسنّگِ ناءُ جاپے --	----	ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥
سگل منورتھ تِس کے پُورن جِسُ دئِیا کرے پرّبھُ آپے --3--	----	ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
دِین دئِیال کرِّپال پرّبھ سُیامی تیری سرنِّ دئِیالا --	----	ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥
کرِ کرِپا اپنا نامُ دِجےَ نانکُ سادھ روالا --4--11--58--	----	ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥
راگُ سُوہی اسٹپدِییا مہلا[1] 1 گھرُ 1 | [1]محلا-	----	ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
سبھِ اوگنّ مےَ گُنّ نہی کوئی --	----	ਸਭਿ ਅਵਗਣ ਮੈ ਗੁਣੁ ਨਹੀ ਕੋਈ ॥
کِءُ کرِ کنّت مِلاوا ہوئی --1--	----	ਕਿਉ ਕਰਿ ਕੰਤ ਮਿਲਾਵਾ ਹੋਈ ॥੧॥
نا مےَ رُوپُ ن بنّکے نَیݨا --	----	ਨਾ ਮੈ ਰੂਪੁ ਨ ਬੰਕੇ ਨੈਣਾ ॥
نا کُل ڈھنّگُ ن مٹھے بَیݨا --1-- رہاءُ --	----	ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥
سہجِ سِیگار کامݨِ کرِ آوےَ --	----	ਸਹਜਿ ਸੀਗਾਰ ਕਾਮਣਿ ਕਰਿ ਆਵੈ ॥
تا سوہاگݨِ جا کنّتےَ بھاوےَ --2--	----	ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥
نا تِسُ رُوپُ ن ریکھِیا کائی --	----	ਨਾ ਤਿਸੁ ਰੂਪੁ ਨ ਰੇਖਿਆ ਕਾਈ ॥
انّتِ ن ساہِبُ[1] سِمرِیا جائی --3-- | [1]صاحِب-	----	ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥
سُرتِ متِ ناہی چتُرائی --	----	ਸੁਰਤਿ ਮਤਿ ਨਾਹੀ ਚਤੁਰਾਈ ॥

کرِ کرِپا پّربھ لاوہُ پائی --4--	----	ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥
کھری سِیانڑی کنّت ن بھانڑی --	----	ਖਰੀ ਸਿਆਣੀ ਕੰਤ ਨ ਭਾਣੀ ॥
مائِیا لاگی بھرمِ بھُلانڑی --5--	----	ਮਾਇਆ ਲਾਗੀ ਭਰਮਿ ਭੁਲਾਣੀ ॥੫॥
ہئُمےَ جائی تا کنّت سمائی --	----	ਹਉਮੈ ਜਾਈ ਤਾ ਕੰਤ ਸਮਾਈ ॥
تءُ کامنڑِ پِیارے نو ندھِ پائی --6--	----	ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥
انِک جنم بِچھُرت دُکھُ پائِیا --	----	ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥
کرُ گہِ لیہُ پّرِیتم پّربھ رائِیا --7--	----	ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥
بھنڑتِ نانکُ سہُ ہےَ بھی ہوسی --	----	ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥
جےَ بھاوےَ پِیارا تےَ راویسی --1--8--	----	ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥
سُوہی مہلا[1] 1 گھرُ 9 | محلا[1]-	----	ਸੂਹੀ ਮਹਲਾ ੧ ਘਰੁ ੯
ੴ ستِگر پّرسادِ --	Page# [751]	ੴ ਸਤਿਗੁਰ ਪ੍ਰਸਾਦਿ ॥
کچا رنّگُ کسُنّبھ کا تھوڑڑِیا دِن چارِ جیءُ --	----	ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
وِنڑُ ناوےَ بھّرمِ بھُلِیا ٹھگِ مُٹھی کوڑِیارِ جیءُ --	----	ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥
سچے سیتی رتِیا جنمُ ن دوُجی وار جیءُ --1--	----	ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥

رنگے کا کیا رنگیئے
جو رتے رنگُ لاءِ جی ءُ --
---- ਰੰਗੇ ਕਾ ਕਿਆ ਰੰਗੀਐ
ਜੋ ਰਤੇ ਰੰਗੁ ਲਾਇ ਜੀਉ ॥

رنگݨ والا سیوِیئے
سچے سِ ءُ چِتُ لاءِ جی ءُ --1-- رہاءُ
--
---- ਰੰਗਣ ਵਾਲਾ ਸੇਵੀਐ
ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥

چارے کُنڈا جے بھوہِ
بِنُ بھاگا دھنُ ناہِ جی ءُ --
---- ਚਾਰੇ ਕੁੰਡਾ ਜੇ ਭਵਹਿ
ਬਿਨੁ ਭਾਗਾ ਧਨੁ ਨਾਹਿ ਜੀਉ ॥

اوگݨِ مُٹھی جے پھرہِ
بدھِک تھاءِ ن پاہِ جی ءُ --
---- ਅਵਗਣਿ ਮੁਠੀ ਜੇ ਫਿਰਹਿ
ਬਧਿਕ ਥਾਇ ਨ ਪਾਹਿ ਜੀਉ ॥

گُرِ راکھے سے اُبرے
سبدِ رتے من ماہِ جی ءُ --2--
---- ਗੁਰਿ ਰਾਖੇ ਸੇ ਉਬਰੇ
ਸਬਦਿ ਰਤੇ ਮਨ ਮਾਹਿ ਜੀਉ ॥੨॥

چٹے جِن کے کپڑے
مَیلے چِت کٹھور جی ءُ --
---- ਚਿਟੇ ਜਿਨ ਕੇ ਕਪੜੇ
ਮੈਲੇ ਚਿਤ ਕਠੋਰ ਜੀਉ ॥

تِن مُکھِ نامُ ن اُوپجَے
دُوجے وِیاپے چور جی ءُ --
---- ਤਿਨ ਮੁਖਿ ਨਾਮੁ ਨ ਊਪਜੈ
ਦੂਜੈ ਵਿਆਪੇ ਚੋਰ ਜੀਉ ॥

مُولُ ن بُوجھہِ آپݨا
سے پسُویا سے ڈھور جی ءُ --3--
---- ਮੂਲੁ ਨ ਬੂਝਹਿ ਆਪਣਾ
ਸੇ ਪਸੂਆ ਸੇ ਢੋਰ ਜੀਉ ॥੩॥

نِت نِت کھُسِیا منُ کرے
نِت نِت منگَے سُکھ جی ءُ --
---- ਨਿਤ ਨਿਤ ਖੁਸੀਆ ਮਨੁ ਕਰੇ
ਨਿਤ ਨਿਤ ਮੰਗੈ ਸੁਖ ਜੀਉ ॥

کرتا چِتِ ن آوئی پھِرِ پھِرِ لگہِ دُکھ جی ءُ ـ ـ	----	ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥
سُکھ دُکھ داتا منِ وسےَ تِتُ تنِ کَیسی بھُکھ جی ءُ ـ ـ4ـ ـ	----	ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥
باکی والا تلبیِۓَ[1] سِرِ مارے جنّدارُ جی ءُ ـ ـ | [1]طلبیِۓَ۔	----	ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥
لیکھا منّگےَ دیوݨا پُچھےَ کرِبیچارُ جی ءُ ـ ـ	----	ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥
سچے کی لِو اُبرےَ بکھسے[1] بکھسݨہارُ[2] جی ءُ ـ ـ5ـ ـ | [1]بخشے۔ [2]بخشݨہارُ۔	----	ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥
ان کو کیِجےَ مِتڑا کھاکُ[1] رلےَ مرِ جاءِ جی ءُ ـ ـ | [1]خاکُ۔	----	ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥
بہُ رنّگ دیکھِ بھُلائِیا بھُلِ بھُلِ آوےَ جاءِ جی ءُ ـ ـ	----	ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥
ندرِ پّربھُو تے چھُٹیِۓَ ندری میلِ مِلاءِ جی ءُ ـ ـ6ـ ـ	----	ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥
گاپھل[1] گِیان وِہوُݨیا گُر بِنُ گِیانُ ن بھالِ جی ءُ ـ ـ | [1]غافل۔	----	ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥

کھنچوتانڑِ وِگچیئے بُرا بھلا دُءِ نالِ جیءُ --	----	ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥
بِنُ سبدے بھےَ رتیا سبھ جوہی جمکالِ جیءُ --7--	----	ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥
جِنِ کرِ کارنڑُ دھاریا سبھسےَ دےءِ آدھارُ جیءُ --	----	ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥
سو کِءُ منہُ وِسارِیئے سدا سدا داتارُ جیءُ --	----	ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥
نانک نامُ ن وِیسرےَ نِدھارا آدھارُ جیءُ --8--1--2--	----	ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
سُوہی مہلا[1] 1 کاپھی گھرُ 10 | محلا[1]-	----	ਸੂਹੀ ਮਹਲਾ ੧ ਕਾਫੀ ਘਰੁ ੧੦
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
مانڑس جنمُ دُلنّبھُ گُرمُکھِ پائِیا --	----	ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥
منُ تنُ ہوءِ چُلنّبھُ جے ستِگُر بھائِیا --1--	----	ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥
چلےَ جنمُ سوارِ وکھرُ سچُ لےَ --	----	ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥
پتِ پائے دربارِ ستِگُر سبدِ بھےَ --1-- رہاءُ --	----	ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥
منِ تنِ سچُ سلاہِ[1] ساچے منِ بھائِیا -- | سلاحِ[1]-	----	ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥

لالِ رتا منُ مانِیا گُرُ پُورا پائِیا --2--	----	ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥
ہءُ جِیوا گُنڑ سارِ انّترِ تُو وسے --	Page# [752]	ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥
تُوںَ وسہِ من ماہِ سہجے رسِ رسے --3--	----	ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥
مُورکھ من سمجھاءِ آکھءُ کیتڑا --	----	ਮੂਰਖ ਮਨ ਸਮਝਾਇ ਆਖਉ ਕੇਤੜਾ ॥
گُرمُکھِ ہرِ گُنڑ گاءِ رنّگِ رنّگیتڑا --4--	----	ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥
نِت نِت رِدے سمالِ پرِیتمُ آپنڑا --	----	ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥
جے چلہِ گُنڑ نالِ ناہی دُکھُ سنّتاپنڑا --5--	----	ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥
منمُکھ بھرمِ بھُلاݨا نا تِس رنّگُ ہے --	----	ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥
مرسی ہوءِ وِڈانڑا منِ تنِ بھنّگُ ہے --6--	----	ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥
گُر کی کار کماءِ لاہا گھرِ آنِیا --	----	ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥
گُربانڑی نِربانڑُ سبدِ پچھانِیا --7--	----	ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥
اِک نانک کی ارداسِ[1] جے تُدھُ بھاوسی -- | [1]عرداسِ-	----	ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥
مے دِجے نام نِواسُ ہرِ گُنڑ گاوسی --3--1--8--	----	ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥
سُوہی مہلا[1] 1 -- | [1]محلا-	----	ਸੂਹੀ ਮਹਲਾ ੧ ॥

جِ ءُ آرنِٹ لوہا پاءِ بھنّنِ گھڑائیئَ ــ ــ ---- ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥

تِ ءُ ساکتُ جونی پاءِ بھوےَ بھوائیئَ ــ ــ1ــ ــ ---- ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥

بِنُ بُوجھے سبھُ دُکھُ دُکھُ کماوݨا ــ ــ ---- ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥

ہئُمےَ آوےَ جاءِ بھرمِ بھُلاوݨا ــ ــ1ــ ــ رہاءُ ــ ــ ---- ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥

تُوںّ گُرمُکھِ رکھݨہارُ ہرِ نامُ دھِیائیئَ ــ ــ ---- ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥

میلہِ تُجھہِ رجاءِ[1] سبدُ کمائیئَ ــ ــ2ــ ــ | ---- ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥

[1]رضاءِ۔

تُوںّ کرِ کرِ ویکھہِ آپِ دیہِ سُ پائیئَ ــ ــ ---- ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥

تُو دیکھہِ تھاپِ اُتھاپِ درِ بِینائیئَ ــ ــ3ــ ــ ---- ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥

دیہی ہووگِ کھاکُ[1] پوݨُ اُڈائیئَ ــ ــ | ---- ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥

[1]خاکُ۔

اِہُ کتھےَ گھرُ اُتاکُ مہلُ[1] ن پائیئَ ــ ــ4ــ ــ | [1]محلُ۔ ---- ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥

دِہُ دِیوی انّدھ گھورُ گھبُ مُہائیئَ ــ ــ ---- ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥

گربِ مُسےَ گھرُ چورُ کِسُ رُویائیئَ ــ ــ5ــ ــ ---- ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥

گُرمُکھِ چورُ ن لاگِ ہرِ نامِ جگائیۓ --	----	ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥
سبدِ نِواری آگِ جوتِ دِیپائیۓ --6--	----	ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥
لالُ رتنُ ہرِ نامُ گُرِ سُرتِ بُجھائیۓ --	----	ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥
سدا رہےَ نِہکامُ جے گُرمتِ پائیۓ --7--	----	ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥
راتِ دِہےَ ہرِ ناءُ مَنِّ وسائیۓ --	----	ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥
نانکُ میلِ مِلاءِ جے تُدھُ بھائیۓ --4--2--8--	----	ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥
سُوہی مہلا[1] 1 -- | [1]محلا۔	----	ਸੂਹੀ ਮਹਲਾ ੧ ॥
منہُ ن نامُ وِسارِ اہِنِس دھِیائیۓ --	----	ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥
جِءُ راکھہِ کِرپا دھارِ توے سُکھُ پائیۓ --1--	----	ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥
مےَ اندّھلے ہرِ نامُ لکُٹی ٹوہنٹی --	----	ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥
رہءُ ساہِب[1] کی ٹیک ن موہے موہنٹی --1-- رہاءُ -- |	----	ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥

[1]صاحِب۔

جہ دیکھءُ تہ نالِ گُرِ دیکھالیا --	----	ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥
انّتر باہرِ بھالِ سبدِ نہالیا --2--	----	ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥
سیوی ستِگُر بھاءِ نامُ نِرنّجنا --	----	ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥
تُدھُ بھاوےَ تِوےَ رجاءِ[1] بھرمُ بھءُ بھنّجنا --3-- | [1]رضاءِ-	----	ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥
جنمت ہی دُکھُ لاگے مرنْا آءِ کےَ --	----	ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥
جنمُ مرنْ پروانْ ہرِ گُنْ گاءِ کے --4--	----	ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥
ہءُ ناہی تُوٗ ہووہِ تُدھ ہی ساجِیا --	----	ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥
آپے تھاپِ اُتھاپِ سبدِ نواجِیا --5--	----	ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥
دیہی بھسم رُلاءِ ن جاپی کہ گئِیا --	Page# [753]	ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥
آپے رہِیا سماءِ سو وِسمادُ بھئِیا --6--	----	ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥

تُوں ناہی پرَبھ دُورِ جانڑہِ سبھ تُو ہےَ --	----	ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥
گُرمُکھِ ویکھِ ہدُورِ[1] انّترِ بھی تُو ہےَ --7-- | [1]حضُورِ-	----	ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥
مےَ دِیجےَ نام نِواسُ انّترِ سانْتِ ہوءِ --	----	ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥
گُنڑ گاوےَ نانک داسُ ستِگُرُ متِ دےءِ --8--3--5--	----	ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥
راگُ سُوہی مہلا[1] 3 گھرُ 1 اسٹپدِیا | [1]محلا-	----	ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
ੴ ستِگُر پرَسادِ --	----	ੴ ਸਤਿਗੁਰ ਪ੍ਰਸਾਦਿ ॥
نامےَ ہی تے سبھُ کِچھُ ہویا بِنُ ستِگُر نامُ ن جاپےَ --	----	ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
گُر کا سبدُ مہا رسُ میٹھا بِنُ چاکھے سادُ ن جاپےَ --	----	ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥
کئُڈی بدلےَ جنمُ گوائِیا چِینسِ ناہی آپےَ --	----	ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥
گُرمُکھِ ہووےَ تا ایکو جانڑےَ ہئُمےَ دُکھُ ن سنّتاپےَ --1--	----	ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥

بِلہاری گُر اپنٹے وِٹہُ جِن ساچے سِءُ لِو لائی --	----	ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥
سبدُ چِینہِ آتمُ پرگاسِیا سہجے رہِیا سمائی --1-- رہاءُ --	----	ਸਬਦੁ ਚੀਨ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥
گُرمُکھِ گاوے گُرمُکھِ بُوجھے گُرمُکھِ سبدُ بیچارے --	----	ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥
جیءُ پِنّڈُ سبھُ گُر تے اُپجے گُرمُکھِ کارج سوارے --	----	ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥
منمُکھِ انّدھا انّدھُ کماوے بِکھُ کھٹے سنّسارے --	----	ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥
مائِیا موہِ سدا دُکھُ پائے بِنُ گُر اتِ پِیارے --2--	----	ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥
سوئی سیوکُ جے ستِگُر سیوے چالے ستِگُر بھائے --	----	ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥
ساچا سبدُ سِپھتِ[1] ہے ساچی ساچا منّنِ وسائے -- | [1]صِفتِ-	----	ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥
سچی باݨی گُرمُکھِ آکھے ہئُمے وِچہُ جائے --	----	ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥

آپے داتا کرمُ ہےَ ساچا ساچا سبدُ سُناۓ --3--	ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥
گُرمُکھِ گھالے گُرمُکھِ کھٹے گُرمُکھِ نامُ جپاۓ --	ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥
سدا الِپتُ ساچےَ رنّگِ راتا گُر کےَ سہجِ سُبھاۓ --	ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥
منمُکھُ سد ہی کُوڑو بولےَ بِکھُ بیجےَ بِکھُ کھاۓ --	ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥
جمکالِ بادھا ترِسنا دادھا بِنُ گُر کونُ چھڈاۓ --4--	ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥
سچا تیرتھُ جِتُ ست سرِ ناونُ گُرمُکھِ آپِ بُجھاۓ --	ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥
اٹھسٹھِ تیرتھُ گُر سبدِ دِکھاۓ تِتُ ناتےَ ملُ جاۓ --	ਅਠਸਠਿ ਤੀਰਥੁ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥
سچا سبدُ سچا ہےَ نِرملُ نا ملُ لگےَ ن لاۓ --	ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥
سچی سِپھتِ[1] سچی سالاہ[2] پُورے گُر تے پاۓ --5--	ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥

[1] صِفت-
[2] سالاح-

ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ
ਦੁਰਮਤਿ ਕਹਣੁ ਨ ਜਾਏ ॥

تن من سبھ کِچھ ہرِ تِس کیرا
دُرمتِ کہنڑُ ن جائے --

ਹੁਕਮੁ ਹੋਵੈ ਤਾ ਨਿਰਮਲੁ ਹੋਵੈ
ਹਉਮੈ ਵਿਚਹੁ ਜਾਏ ॥

ہُکم[1] ہووے تا نِرمل ہووے
ہئُمے وِچہُ جائے -- | [1]حکم-

ਗੁਰ ਕੀ ਸਾਖੀ ਸਹਜੇ ਚਾਖੀ
ਤ੍ਰਿਸਨਾ ਅਗਨਿ ਬੁਝਾਏ ॥

گُر کی ساکھی سہجے چاکھی
ترِسنا اگنِ بُجھائے --

ਗੁਰ ਕੈ ਸਬਦਿ ਰਾਤਾ ਸਹਜੇ ਮਾਤਾ
ਸਹਜੇ ਰਹਿਆ ਸਮਾਏ ॥੬॥

گُر کے سبدِ راتا سہجے ماتا
سہجے رہِیا سمائے --6--

ਹਰਿ ਕਾ ਨਾਮੁ ਸਤਿ ਕਰਿ ਜਾਣੈ
ਗੁਰ ਕੈ ਭਾਇ ਪਿਆਰੇ ॥

ہرِ کا نامُ ستِ کرِ جانڑے
گُر کے بھاءِ پیارے --

Page# [754]

ਸਚੀ ਵਡਿਆਈ ਗੁਰ ਤੇ ਪਾਈ
ਸਚੈ ਨਾਇ ਪਿਆਰੇ ॥

سچی وڈِیائی گُر تے پائی
سچے ناءِ پیارے --

ਏਕੋ ਸਚਾ ਸਭ ਮਹਿ ਵਰਤੈ
ਵਿਰਲਾ ਕੋ ਵੀਚਾਰੇ ॥

ایکو سچا سبھ مہِ ورتے
وِرلا کو وِیچارے --

ਆਪੇ ਮੇਲਿ ਲਏ ਤਾ ਬਖਸੇ
ਸਚੀ ਭਗਤਿ ਸਵਾਰੇ ॥੭॥

آپے میلِ لئے تا بکھسے[1]
سچی بھگتِ سوارے --7-- | [1]بخشے-

ਸਭੋ ਸਚੁ ਸਚੁ ਸਚੁ ਵਰਤੈ
ਗੁਰਮੁਖਿ ਕੋਈ ਜਾਣੈ ॥

سبھو سچُ سچُ سچُ ورتے
گُرمُکھِ کوئی جانڑے --

جنمّݨ مرنا ہُکمو[1] ورتےَ گُرمُکھِ آپُ پچھانٹے -- | [1]حکمو۔	----	ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥
نامُ دھیاۓ تا ستِگُرُ بھاۓ جو اِچھے سو پھلُ پاۓ --	----	ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥
نانکُ تِس دا سبھُ کِچھُ ہووے جِ وِچہُ آپُ گواۓ --8--1--	----	ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥
سُوہی مہلا[1] 3 -- | [1]محلا۔	----	ਸੂਹੀ ਮਹਲਾ ੩ ॥
کائِیا کامݨِ اتِ سُیالّیِءُ پِرُ وسے جِس نالے --	----	ਕਾਇਆ ਕਾਮਣਿ ਅਤਿ ਸੁਆਲਿੑਉ ਪਿਰੁ ਵਸੈ ਜਿਸੁ ਨਾਲੇ ॥
پِر سچے تے سدا سُہاگݨِ گُر کا سبدُ سمہّالے --	----	ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮੑਾਲੇ ॥
ہرِ کی بھگتِ سدا رنّگِ راتا ہئُمےَ وِچہُ جالے --1--	----	ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥
واہُ واہُ پُورے گُر کی بانْݨی --	----	ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥
پُورے گُر تے اُپجی ساچِ سمانْݨی --1-- رہاءُ --	----	ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥
کائِیا اندرِ سبھُ کِچھُ وسے کھنّڈ منّڈل پاتالا --	----	ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥

کائِیا اندرِ جگجیون داتا وسےَ سبھنا کرے پرِتپالا --	----	ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥
کائِیا کامنِ سدا سُہیلی گُرمُکھِ نامُ سمّہالا --2--	----	ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹ੍ਹਾਲਾ ॥੨॥
کائِیا اندرِ آپے وسےَ الکھُ ن لکھِیا جائی --	----	ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥
منمُکھُ مُگدھُ بُوجھےَ ناہی باہرِ بھالنِ جائی --	----	ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥
ستِگُرُ سیوے سدا سُکھُ پاۓ ستِگُرِ الکھُ دِتا لکھائی --3--	----	ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥
کائِیا اندرِ رتن پدارتھ بھگتِ بھرے بھنڈّارا --	----	ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥
اِسُ کائِیا اندرِ نئُکھنڈّ پرِتھمی ہاٹ پٹّنْ باجارا[1] -- | [1]بازارا-	----	ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥
اِسُ کائِیا اندرِ نامُ نءُ نِدھِ پائِیۓَ گُر کےَ سبدِ وِیچارا --4--	----	ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥
کائِیا اندرِ تولِ تُلاوےَ آپے تولنْہارا --	----	ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥

اِہ منُ رتنُ جواہر ماݨکُ تِس کا مولُ اپھارا ۔۔	----	ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥
مولِ کِت ہی نامُ پائیئےَ ناہی نامُ پائیئےَ گُربیچارا ۔۔5۔۔	----	ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥
گُرمُکھِ ہووے سُ کائِیا کھوجےَ ہور سبھ بھرمِ بھُلائی ۔۔	----	ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥
جِس نو دےءِ سوئی جنُ پاوےَ ہور کِیا کو کرے چتُرائی ۔۔	----	ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥
کائِیا انّدرِ بھءُ بھاءُ وسےَ گُر پرسادی پائی ۔۔6۔۔	----	ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥
کائِیا انّدرِ برہما بِسنُ مہیسا سبھ اوپتِ جِتُ سنّسارا ۔۔	----	ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥
سچےَ آپݨا کھیلُ رچائِیا آوا گئُݨُ پاسارا ۔۔	----	ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥
پُورے ستِگُرِ آپِ دِکھائِیا سچِ نامِ نِستارا ۔۔7۔۔	----	ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥
سا کائِیا جو ستِگُرُ سیوےَ سچےَ آپِ سواری ۔۔	----	ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥

وِݨُ ناوے دَرِ ڈھوئی ناہی تا جَمُ کرے کھُیاری[1] -- | اُخیاری[1]-	----	ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥
نانکُ سچُ وڈِیائی پائے جِس نو ہرِ کِرپا دھاری --8--2--	----	ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥
راگُ سُوہی مہلا[1] 3 گھرُ 10 | محلا[1]-	----	ਰਾਗੁ ਸੂਹੀ ਮਹਲਾ ੩ ਘਰੁ ੧੦
ੴ ستِگُر پرسادِ --	Page# [755]	ੴ ਸਤਿਗੁਰ ਪ੍ਰਸਾਦਿ ॥
دُنیِیا ن سالاہِ[1] جو مرِ ونّجسی -- | سالاحِ[1]-	----	ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
لوکا ن سالاہِ[1] جو مرِ کھاکُ[2] تھیئی --1-- | سالاحِ[1]- خاکُ[2]-	----	ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
واہُ میرے ساہِبا[1] واہُ -- | صاحِبا[1]-	----	ਵਾਹੁ ਮੇਰੇ ਸਾਹਿਬਾ ਵਾਹੁ ॥
گُرمُکھِ سدا سلاہیٔے[1] سچا ویپرواہُ --1-- رہاءُ -- | سلاحیٔے[1]-	----	ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
دُنیِیا کیری دوستی منمُکھ دجھِ مرنّنِ --	----	ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
جم پُرِ بدھے مارِیئہِ ویلا ن لاہنّنِ --2--	----	ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
گُرمُکھِ جنمُ سکارتھا سچے سبدِ لگنّنِ --	----	ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
آتم رامُ پرگاسِیا سہجے سُکھِ رہنّنِ --3--	----	ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
گُر کا سبدُ وِسارِیا دوجے بھاءِ رچنّنِ --	----	ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥

تِسنا بھُکھ ن اُترےَ اندِنُ جلت پھِرنّن --4--	----	ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
دُسٹا نالِ دوستی نالِ سنّتا وَیرُ کرنّن --	----	ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
آپِ ڈُبے کُٹنّب سِءُ سگلے کُل ڈوبنّنِ --5--	----	ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
نِنّدا بھلی کسےَ کی ناہی منمُکھ مُگدھ کرنّنِ --	----	ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
مُہ کالے تِن نِنّدکا نرکے گھورِ پونّنِ --6--	----	ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
اے من جَیسا سیوہِ تَیسا ہووہِ تیہے کرم کماءِ --	----	ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
آپِ بیِجِ آپے ہی کھاوݨا کہݨا کِچھُو ن جاءِ --7--	----	ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
مہا پُرکھا کا بولݨا ہووےَ کِتےَ پرتھاءِ --	----	ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
اوءِ انّمرِت بھرے بھرپُور ہہِ اونا تِلُ ن تماءِ[1] --8-- | [1]طماعِ-	----	ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
گُݨکاری گُݨ سنّگھرےَ اورا اُپدیسینِ --	----	ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥

ਸੇ ਵਡਭਾਗੀ ਜਿ ਓਨਾ ਮਿਲਿ ਰਹੇ
ਅਨਦਿਨੁ ਨਾਮੁ ਲਏਨਿ ॥੯॥

سے وڈبھاگی جِ اونا مِلِ رہے
اندِنُ نامُ لئینِ --9--

ਦੇਸੀ ਰਿਜਕੁ ਸੰਬਾਹਿ
ਜਿਨਿ ਉਪਾਈ ਮੇਦਨੀ ॥

دیسی رِجکُ[1] سنّباہِ
جِنِ اُپائی میدنی -- | [1]رِزق-

ਏਕੋ ਹੈ ਦਾਤਾਰੁ
ਸਚਾ ਆਪਿ ਧਣੀ ॥੧੦॥

ایکو ہے داتارُ
سچا آپ دھنّی --10--

ਸੋ ਸਚੁ ਤੇਰੈ ਨਾਲਿ ਹੈ
ਗੁਰਮੁਖਿ ਨਦਰਿ ਨਿਹਾਲਿ ॥

سو سچُ تیرے نالِ ہےَ
گُرمُکھِ ندرِ نِہالِ --

ਆਪੇ ਬਖਸੇ ਮੇਲਿ ਲਏ
ਸੋ ਪ੍ਰਭੁ ਸਦਾ ਸਮਾਲਿ ॥੧੧॥

آپے بکھسے[1] میلِ لۓ
سو پّربھُ سدا سمالِ --11-- | [1]بخشے-

ਮਨੁ ਮੈਲਾ ਸਚੁ ਨਿਰਮਲਾ
ਕਿਉ ਕਰਿ ਮਿਲਿਆ ਜਾਇ ॥

منُ مَیلا سچُ نِرملا
کِءُ کرِ مِلِیا جاءِ --

ਪ੍ਰਭੁ ਮੇਲੇ ਤਾ ਮਿਲਿ ਰਹੈ
ਹਉਮੈ ਸਬਦਿ ਜਲਾਇ ॥੧੨॥

پّربھُ میلے تا مِلِ رہےَ
ہئُمےَ سبدِ جلاءِ --12--

ਸੋ ਸਹੁ ਸਚਾ ਵੀਸਰੈ
ਧ੍ਰਿਗੁ ਜੀਵਣੁ ਸੰਸਾਰਿ ॥

سو سہُ سچا وِیسرےَ
دھّرِگُ جیونُّ سنّسارِ --

ਨਦਰਿ ਕਰੇ ਨਾ ਵੀਸਰੈ
ਗੁਰਮਤੀ ਵੀਚਾਰਿ ॥੧੩॥

ندرِ کرے نا وِیسرےَ
گُرمتی وِیچارِ --13--

ਸਤਿਗੁਰੁ ਮੇਲੇ ਤਾ ਮਿਲਿ ਰਹਾ
ਸਾਚੁ ਰਖਾ ਉਰ ਧਾਰਿ ॥

سَتِگُرُ میلے تا مِل رہا
ساچُ رکھا اُر دھارِ ــ

ਮਿਲਿਆ ਹੋਇ ਨ ਵੀਛੁੜੈ
ਗੁਰ ਕੈ ਹੇਤਿ ਪਿਆਰਿ ॥੧੪॥

مِلیا ہوءِ ن وِیچھُڑے
گُر کےَ ہیتِ پِیارِ ــ14ــ

ਪਿਰੁ ਸਾਲਾਹੀ ਆਪਣਾ
ਗੁਰ ਕੈ ਸਬਦਿ ਵੀਚਾਰਿ ॥

پِرُ سالاہی[1] آپݨا
گُر کےَ سبدِ وِیچارِ ــ | [1]سالاحی۔

ਮਿਲਿ ਪ੍ਰੀਤਮ ਸੁਖੁ ਪਾਇਆ
ਸੋਭਾਵੰਤੀ ਨਾਰਿ ॥੧੫॥

مِل پرِیتم سُکھُ پائِیا
سوبھاونّتی نارِ ــ15ــ

ਮਨਮੁਖ ਮਨੁ ਨ ਭਿਜਈ
ਅਤਿ ਮੈਲੇ ਚਿਤਿ ਕਠੋਰ ॥

منمُکھ منُ ن بھِجئی
اتِ مَیلے چِتِ کٹھور ــ

ਸਪੈ ਦੁਧੁ ਪੀਆਈਐ
ਅੰਦਰਿ ਵਿਸੁ ਨਿਕੋਰ ॥੧੬॥

سپےَ دُدھُ پِییائِیَے
انّدرِ وِسُ نِکور ــ16ــ

ਆਪਿ ਕਰੇ ਕਿਸੁ ਆਖੀਐ
ਆਪੇ ਬਖਸਣਹਾਰੁ ॥

آپِ کرے کِسُ آکھِیَے
آپے بکھسݨہارُ[1] ــ | [1]بخشنہارُ۔

ਗੁਰ ਸਬਦੀ ਮੈਲੁ ਉਤਰੈ
ਤਾ ਸਚੁ ਬਣਿਆ ਸੀਗਾਰੁ ॥੧੭॥

گُر سبدی مَیلُ اُترے
تا سچُ بݨِیا سِیگارُ ــ17ــ

ਸਚਾ ਸਾਹੁ ਸਚੇ ਵਣਜਾਰੇ
ਓਥੈ ਕੂੜੇ ਨ ਟਿਕੰਨਿ ॥

سچا ساہُ سچے وݨجارے
اوتھےَ کُوڑے ن ٹِکنّنِ ــ

اوٗنا سچُ ن بھاوئی دُکھ ہی ماہِ پچنّنِ --18--	Page# [756]	ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥
ہئُمےَ مَیلا جگُ پھِرے مرِ جنّمےَ وارو وار --	----	ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥
پئِۓ کِرتِ کماوݨا کوءِ ن میٹݨہار --19--	----	ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥
سنّتا سنّگتِ مِلِ رہےَ تا سچِ لگےَ پِیارُ --	----	ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥
سچُ سلاہی[1] سچُ منِ درِ سچےَ سچِیارُ --20-- | [1]سلاحی-	----	ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥
گُر پوٗرے پوٗری متِ ہےَ اہِنِسِ نامُ دھِیاءِ --	----	ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥
ہئُمےَ میرا وڈ روگُ ہےَ وِچہُ ٹھاکِ رہاءِ --21--	----	ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥
گُرُ سالاہی[1] آپݨا نِوِ نِوِ لاگا پاءِ -- | [1]سالاحی-	----	ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥
تنُ منُ سئُپی آگےَ دھری وِچہُ آپُ گواءِ --22--	----	ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥

کھنّچوتانڑ وِگچیۓ ایکس سِءُ لِو لاءِ --	----	ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥
ہئُمے میرا چھڈ تُو تا سچ رہے سماءِ --23--	----	ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥
ستِگُر نو ملے سِ بھائرا سچے سبدِ لگّنِ --	----	ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥
سچِ ملے سے ن وِچھُڑہِ درِ سچے دِسنّ --24--	----	ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥
سے بھائی سے سجنڑا جو سچا سیونّ --	----	ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥
اوگنڑ وِکنڑ پلّہرن گُنڑ کی ساجھ کرنّہ --25--	----	ਅਵਗਣ ਵਿਕਣਿ ਪਲ੍ਰਨਿ ਗੁਣ ਕੀ ਸਾਝ ਕਰੰਨ੍ਹਿ ॥੨੫॥
گُنڑ کی ساجھ سُکھُ اُوجے سچی بھگتِ کرین --	----	ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥
سچُ وڑنّجہِ گُر سبد سِءُ لاہا نامُ لئین --26--	----	ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥
سُئنا رُپا پاپ کرِ کرِ سنّچیۓ چلے ن چلدِیا نالِ --	----	ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥

وِنُّ ناوےَ نالِ ن چلسی سبھ مُٹھی جمکالِ --27--	----	ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥
من کا توسا[1] ہرِ نامُ ہےَ ہِردےَ رکھہُ سمّہالِ -- | [1]توشا-	----	ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹਾਲਿ ॥
ایہُ کھرچُ اکھُٹُ ہےَ گُرمُکھِ نبہےَ نالِ --28--	----	ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥
اے من مُولہُ بھُلِیا جاسہِ پتِ گواءِ --	----	ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥
اِہُ جگتُ موہِ دُوجےَ وِیاپِیا گُرمتی سچُ دھیاءِ --29--	----	ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥
ہرِ کی کیِمتِ[1] ن پوےَ ہرِ جسُ لِکھنْ ن جاءِ -- | [1]قیمتِ-	----	ਹਰਿ ਕੀ ਕੀਮਤਿ ਨ ਪਵੈ ਹਰਿ ਜਸੁ ਲਿਖਣੁ ਨ ਜਾਇ ॥
گُر کےَ سبدِ منُ تنُ رپےَ ہرِ سِءُ رہےَ سماءِ --30--	----	ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥
سو سہُ میرا رنّگُلا رنّگے سہجِ سُبھاءِ --	----	ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥
کامنِ رنّگُ تا چڑھےَ جا پِر کےَ انکِ سماءِ --31--	----	ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥

چِری وِچھُنّے بھی مِلنِ
جو ستِگُرُ سیونّنِ --

ਚਿਰੀ ਵਿਛੁੰਨੇ ਭੀ ਮਿਲਨਿ
ਜੋ ਸਤਿਗੁਰੁ ਸੇਵੰਨਿ ॥

انّترِ نو نِدھِ نامُ ہےَ
کھانِ کھرچنِ[1] ن نِکھُٹئی
ہرِ گُݨ سہجِ رونّنِ --32-- | [1]خرچنِ-

ਅੰਤਰਿ ਨਵ ਨਿਧਿ ਨਾਮੁ ਹੈ
ਖਾਨਿ ਖਰਚਨਿ ਨ ਨਿਖੁਟਈ
ਹਰਿ ਗੁਣ ਸਹਜਿ ਰਵੰਨਿ ॥੩੨॥

نا اوءِ جنمہِ نا مرہِ
نا اوءِ دُکھ سہنّنِ --

ਨਾ ਓਇ ਜਨਮਹਿ ਨਾ ਮਰਹਿ
ਨਾ ਓਇ ਦੁਖ ਸਹੰਨਿ ॥

گُرِ راکھے سے اُبرے
ہرِ سِءُ کیل کرنّنِ --33--

ਗੁਰਿ ਰਾਖੇ ਸੇ ਉਬਰੇ
ਹਰਿ ਸਿਉ ਕੇਲ ਕਰੰਨਿ ॥੩੩॥

سجݨ ملے ن وِچھُڑہِ
جِ اندِنُ ملے رہنّنِ --

ਸਜਣ ਮਿਲੇ ਨ ਵਿਛੁੜਹਿ
ਜਿ ਅਨਦਿਨੁ ਮਿਲੇ ਰਹੰਨਿ ॥

اِسُ جگ مہِ وِرلے جاݨیئہِ
نانک سچُ لہنّنِ --34--1--3--

ਇਸੁ ਜਗ ਮਹਿ ਵਿਰਲੇ ਜਾਣੀਅਹਿ
ਨਾਨਕ ਸਚੁ ਲਹੰਨਿ ॥੩੪॥੧॥੩॥

سُوہی مہلا[1] 3 -- | [1]محلا-

ਸੂਹੀ ਮਹਲਾ ੩ ॥

ہرِ جی سُوکھمُ اگمُ ہےَ
کِتُ بِدھِ مِلیا جاءِ --

ਹਰਿ ਜੀ ਸੂਖਮੁ ਅਗਮੁ ਹੈ
ਕਿਤੁ ਬਿਧਿ ਮਿਲਿਆ ਜਾਇ ॥

گُر کےَ سبدِ بھرّمُ کٹیئےَ
اچِنّتُ وسےَ منِ آءِ --1--

ਗੁਰ ਕੈ ਸਬਦਿ ਭ੍ਰਮੁ ਕਟੀਐ
ਅਚਿੰਤੁ ਵਸੈ ਮਨਿ ਆਇ ॥੧॥

گُرمُکھِ ہرِ ہرِ نامُ جپنّنِ --

ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥

ہءُ تِن کےَ بلِہارنَےٗ مَنِ ہرِ گُݨ سدا رونّنِ --1-- رہاءُ --	----	ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥
گُرُ سرورُ مان سروورُ ہےَ وڈبھاگی پُرکھ لہنّنِہ --	Page# [757]	ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ੍ ॥
سیوک گُرمُکھِ کھوجِیا سے ہنّسُلے نامُ لہنّنِ --2--	----	ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥
نامُ دھِیائِنِہ رنّگ سِءُ گُرمُکھِ نامِ لگنّنِہ --	----	ਨਾਮੁ ਧਿਆਇਨਿ੍ ਰੰਗ ਸਿਉ ਗੁਰਮੁਖਿ ਨਾਮਿ ਲਗੰਨਿ੍ ॥
دھُرِ پُوربِ ہووےَ لِکھِیا گُر بھاݨا منّنِ لئینِہ --3--	----	ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨਿ੍ ॥੩॥
وڈبھاگی گھرُ کھوجِیا پائِیا نامُ نِدھانُ --	----	ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥
گُرِ پُورےَ ویکھالِیا پ٘ربھُ آتم رامُ پچھانُ --4--	----	ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥
سبھنا کا پ٘ربھُ ایکُ ہےَ دُوجا اورُ ن کوءِ --	----	ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥
گُر پرسادی منِ وسےَ تِتُ گھٹِ پرگٹُ ہوءِ --5--	----	ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥

سبھُ انّترجامی بّرہمُ ہےَ بّرہمُ وسےَ سبھ تھاءِ --	----	ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ ॥
منّدا کِس نوٗ آکھیِئےَ سبدِ ویکھہُ لِو لاءِ --6--	----	ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥
بُرا بھلا تِچرُ آکھدا جِچرُ ہےَ دُہُ ماہِ --	----	ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥
گُرمُکھِ ایکو بُجھِیا ایکسُ ماہِ سماءِ --7--	----	ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥
سیوا سا پّربھ بھاوسی جو پّربھُ پاۓ تھاءِ --	----	ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥
جن نانک ہرِ آرادھِیا گُر چرݨی چِتُ لاءِ --8--2--4--9--	----	ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥
راگُ سُوہی اسٹپدِیِیا مہلا[1] 4 گھرُ 2 | [1]محلا-	----	ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کوئی آݨِ مِلاوےَ میرا پّرِیتمُ پِیارا ہءُ تِسُ پہِ آپُ ویچائی --1--	----	ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥
درسنُ ہرِ دیکھݨ کےَ تائی --	----	ਦਰਸਨੁ ਹਰਿ ਦੇਖਣ ਕੈ ਤਾਈ ॥
کّرِپا کرہِ تا ستِگُرُ میلہِ ہرِ ہرِ نامُ دھِیائی --1-- رہاءُ --	----	ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

جے سُکھُ دیہِ ت تُجھہِ ارادھی دُکھِ بھی تُجھے دھِیائی --2--	ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
جے بھُکھ دیہِ ت اِت ہی راجا دُکھ وِچِ سُوکھ منائی --3--	ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
تنُ منُ کاٹِ کاٹِ سبھُ ارپی وِچِ اگنی آپُ جلائی --4--	ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥
پکھا پھیری پاݨی ڈھووا جو دیوہِ سو کھائی --5--	ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥
نانکُ گرِیبُ[1] ڈھہِ پئِیا دُیارےَ ہرِ میلِ لَیہُ وڈِیائی --6-- | [1]غریب-	ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥
اکھی کاڈھِ دھری چرݨا تلِ سبھ دھرتی پھِرِ مت پائی --7--	ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥
جے پاسِ بہالہِ تا تُجھہِ ارادھی جے مارِ کڈھہِ بھی دھِیائی --8--	ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥
جے لوکُ سلاہے تا تیری اُپما جے نِندےَ ت چھوڈِ ن جائی --9--	ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥
جے تُدھ ولِ رہےَ تا کوئی کِہُ آکھءُ تُدھ وِسرِئےَ مرِ جائی --10--	ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥

وارِ وارِ جائی گُر اُوپرِ پےَ پیری سنّت منائی --11--	----	ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥
نانکُ وِچارا بھِئیا دِوانا ہرِ تءُ درسن کےَ تائی --12--	----	ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥
جھکھڑُ جھاگی مِیہُ ورسےَ بھی گُرُ دیکھݨ جائی --13--	----	ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥
سمُنّدُ ساگرُ ہووےَ بہُ کھارا گُرسِکھُ لنّگھِ گُر پہِ جائی --14--	----	ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
جِءُ پّرانٹی جل بِنُ ہےَ مرتا تِءُ سِکھُ گُر بِنُ مرِ جائی --15--	----	ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥
جِءُ دھرتی سوبھ کرے جلُ برسےَ تِءُ سِکھُ گُر مِلِ بِگسائی --16--	----	ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥
سیوک کا ہوءِ سیوکُ ورتا کرِ کرِ بِنءُ بُلائی --17--	Page# [758]	ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥
نانک کی بینںّتی ہرِ پہِ گُر مِلِ گُر سُکھُ پائی --18--	----	ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥
تُو آپے گُرُ چیلا ہےَ آپے گُر وِچُ دے تُجھِ دھِیائی --19--	----	ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥

ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ
ਤੁਧੁ ਸੇਵਕ ਪੈਜ ਰਖਾਈ ॥੨੦॥

جو تُدھُ سیوہِ سو تُوہےَ ہووہِ
تُدھُ سیوکؔ پیج رکھائی --20--

ਭੰਡਾਰ ਭਰੇ ਭਗਤੀ ਹਰਿ ਤੇਰੇ
ਜਿਸੁ ਭਾਵੈ ਤਿਸੁ ਦੇਵਾਈ ॥੨੧॥

بھنّڈار بھرے بھگتی ہرِ تیرے
جِسُ بھاوےَ تِسُ دیوائی --21--

ਜਿਸੁ ਤੂੰ ਦੇਹਿ ਸੋਈ ਜਨੁ ਪਾਏ
ਹੋਰ ਨਿਹਫਲ ਸਭ ਚਤੁਰਾਈ ॥੨੨॥

جِسُ تُونّ دیہِ سوئی جنُ پائے
ہور نِہپھل سبھ چتُرائی --22--

ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ
ਸੋਇਆ ਮਨੁ ਜਾਗਾਈ ॥੨੩॥

سِمرِ سِمرِ سِمرِ گرُ اپُنا
سوئِیا منُ جاگائی --23--

ਇਕੁ ਦਾਨੁ ਮੰਗੈ ਨਾਨਕੁ ਵੇਚਾਰਾ
ਹਰਿ ਦਾਸਨਿ ਦਾਸੁ ਕਰਾਈ ॥੨੪॥

اِکُ دانُ منّگےَ نانکُ ویچارا
ہرِ داسنِ داسُ کرائی --24--

ਜੇ ਗੁਰੁ ਝਿੜਕੇ ਤ ਮੀਠਾ ਲਾਗੈ
ਜੇ ਬਖਸੇ ਤ ਗੁਰ ਵਡਿਆਈ ॥੨੫॥

جے گرُ جھِڑکے ت میٹھا لاگےَ
جے بکھسے[1] ت گر وڈِیائی --25-- |

[1] بخشے۔

ਗੁਰਮੁਖਿ ਬੋਲਹਿ ਸੋ ਥਾਇ ਪਾਏ
ਮਨਮੁਖਿ ਕਿਛੁ ਥਾਇ ਨ ਪਾਈ ॥੨੬॥

گُرمُکھِ بولہِ سو تھاءِ پائے
منمُکھِ کِچھُ تھاءِ ن پائی --26--

ਪਾਲਾ ਕਕਰੁ ਵਰਫ ਵਰਸੈ
ਗੁਰਸਿਖੁ ਗੁਰ ਦੇਖਣ ਜਾਈ ॥੨੭॥

پالا ککرُ ورپھ[1] ورسےَ
گُرسِکھُ گُر دیکھݨ جائی --27-- | [1] ورف۔

ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ
ਵਿਚਿ ਅਖੀ ਗੁਰ ਪੈਰ ਧਰਾਈ ॥੨੮॥

سبھُ دِنسُ رَیݨِ دیکھءُ گُرُ اپُنا
وِچِ اکھی گُرپیَر دھرائی --28--

انیک اُپاو کری گُر کارݨِ گُر بھاوے سو تھاءِ پائی ۔۔29۔۔	----	ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥
رَیݨِ دِنسُ گُر چرݨ ارادھی دئِیا کرہُ میرے سائی ۔۔30۔۔	----	ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥
نانک کا جیءُ پِنّڈُ گُرو ہے گُر مِلِ تّرِپتِ اگھائی ۔۔31۔۔	----	ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥
نانک کا پّربھُ پُورِ رہِئو ہے جت کت تت گوسائی ۔۔32۔۔1۔۔	----	ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥
راگُ سُوہی مہلا[1] 4 اسٹپدِیا گھرُ 10 | [1]محلا۔	----	ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
انّدرِ سچا نیہُ لائِیا پّرِیتم آپݨے ۔۔	----	ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥
تنُ منُ ہوءِ نِہالُ جا گُرُ دیکھا سامّھݨے ۔۔1۔۔	----	ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਣੇ ॥੧॥
مےَ ہرِ ہرِ نامُ وِساہُ ۔۔	----	ਮੈ ਹਰਿ ਹਰਿ ਨਾਮੁ ਵਿਸਾਹੁ ॥
گُر پُورے تے پائِیا انّمرِتُ اگم اتھاہُ ۔۔1۔۔ رہاءُ ۔۔	----	ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥
ہءُ ستِگُرُ ویکھِ وِگسِیا ہرِ نامے لگا پِیارُ ۔۔	----	ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥

کِرپا کرِ کے میلِئنُ
پائِیا موکھ دُیارُ --2--

ਕਿਰਪਾ ਕਰਿ ਕੈ ਮੇਲਿਅਨੁ
ਪਾਇਆ ਮੋਖ ਦੁਆਰੁ ॥੨॥

ستِگُرُ بِرہی نام کا
جے ملےَ ت تنُ منُ دےءُ --

ਸਤਿਗੁਰੁ ਬਿਰਹੀ ਨਾਮ ਕਾ
ਜੇ ਮਿਲੈ ਤ ਤਨੁ ਮਨੁ ਦੇਉ ॥

جے پُورب ہووےَ لِکھیا
تا انّمرِتُ سہجِ پیئیءُ --3--

ਜੇ ਪੂਰਬਿ ਹੋਵੈ ਲਿਖਿਆ
ਤਾ ਅੰਮ੍ਰਿਤੁ ਸਹਜਿ ਪੀਏਉ ॥੩॥

سُتِیا گُرُ سالاہیئےَ[1]
اُٹھدِیا بھی گُرُ آلاءُ -- | [1]سالاحیئے

ਸੁਤਿਆ ਗੁਰੁ ਸਾਲਾਹੀਐ
ਉਠਦਿਆ ਭੀ ਗੁਰੁ ਆਲਾਉ ॥

کوئی اَیسا گُرمُکھِ جے ملےَ
ہءُ تا کے دھووا پاءُ --4--

ਕੋਈ ਐਸਾ ਗੁਰਮੁਖਿ ਜੇ ਮਿਲੈ
ਹਉ ਤਾ ਕੇ ਧੋਵਾ ਪਾਉ ॥੪॥

کوئی اَیسا سجنُ لوڑِ لہُ
مےَ پرِیتمُ دےءِ مِلاءِ --

ਕੋਈ ਐਸਾ ਸਜਣੁ ਲੋੜਿ ਲਹੁ
ਮੈ ਪ੍ਰੀਤਮੁ ਦੇਇ ਮਿਲਾਇ ॥

ستِگرِ ملِئےَ ہرِ پائِیا
مِلیا سہجِ سُبھاءِ --5--

ਸਤਿਗੁਰਿ ਮਿਲਿਐ ਹਰਿ ਪਾਇਆ
ਮਿਲਿਆ ਸਹਜਿ ਸੁਭਾਇ ॥੫॥

ستِگُرُ ساگرُ گُنٹ نام کا
مےَ تِسُ دیکھنٹ کا چاءُ --

ਸਤਿਗੁਰੁ ਸਾਗਰੁ ਗੁਣ ਨਾਮ ਕਾ
ਮੈ ਤਿਸੁ ਦੇਖਣ ਕਾ ਚਾਉ ॥

ہءُ تِسُ بِنُ گھڑی ن جیوءُو
بِنُ دیکھے مرِ جاءُ --6--
Page# [759]
ਹਉ ਤਿਸੁ ਬਿਨੁ ਘੜੀ ਨ ਜੀਵਊ
ਬਿਨੁ ਦੇਖੇ ਮਰਿ ਜਾਉ ॥੬॥

جِ ءُ مچھُلی وِنُڈ پاݨیئَ رہےَ ن کتےَ اُپاءِ --	----	ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥
تِ ءُ ہرِ بِنُ سنّتُ ن جِیوئی بِنُ ہرِ نامےَ مرِ جاءِ --7--	----	ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥
مےَ ستِگُر سیتی پِرہڑی کِ ءُ گُر بِنُ جِیوا ماءُ --	----	ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥
مےَ گُربانڑی آدھارُ ہےَ گُربانڑی لاگِ رہاءُ --8--	----	ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥
ہرِ ہرِ نامُ رتنّنُ ہےَ گُرُ تُٹھا دیوےَ ماءِ --	----	ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥
مےَ دھر سچے نام کی ہرِ نامِ رہا لِو لاءِ --9--	----	ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥
گُر گِیانُ پدارتھُ نامُ ہےَ ہرِ ناموٗ دےءِ دِرڑاءِ --	----	ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
جِسُ پراپتِ سوٗ لہےَ گُر چرنڑی لاگےَ آءِ --10--	----	ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥
اکتھ کہانڑی پرّیم کی کوٗ پرِّیتمُ آکھےَ آءِ --	----	ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥

تِسُ دیوا منُ آپݨا نِوِ نِوِ لاگا پاءِ --11--	----	ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
سجݨُ میرا ایکُ توُنّ کرتا پُرکھُ سُجاݨُ --	----	ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥
ستِگُرِ میتِ مِلائِیا مےَ سدا سدا تیرا تاݨُ --12--	----	ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥
ستِگُرُ میرا سدا سدا نا آوےَ ن جاءِ --	----	ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥
اوہُ اِبناسی پُرکھُ ہےَ سبھ مہِ رہِیا سماءِ --13--	----	ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
رام نام دھنُ سنّچِیا سابتُ پوُنّجی راسِ --	----	ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥
نانکُ درگہ منّنِیا گُر پوُرے ساباسِ --11--2--1--14--	----	ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
راگُ سوُہی اسٹپدِییا مہلا[1] 5 گھرُ 1 -- | محلا[1] -	----	ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧ ॥
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
اُرجھِ رہِئو بِکھِیا کےَ سنّگا --	----	ਉਰਝਿ ਰਹਿਓ ਬਿਖਿਆ ਕੈ ਸੰਗਾ ॥
منہِ بِیاپت انِک ترنّگا --1--	----	ਮਨਹਿ ਬਿਆਪਤ ਅਨਿਕ ਤਰੰਗਾ ॥੧॥

میرے من اگم اگوچر --	----	ਮੇਰੇ ਮਨ ਅਗਮ ਅਗੋਚਰ ॥
کت پائیۓ پُورن پریسر --1-- رہاءُ --	----	ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥
موہ مگن مہِ رہِیا بِیاپے --	----	ਮੋਹ ਮਗਨ ਮਹਿ ਰਹਿਆ ਬਿਆਪੇ ॥
اتِ ترِسنا کبہُو نہی دھّراپے --2--	----	ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥
بسءِ کرودھُ سرِیرِ چنّڈارا --	----	ਬਸਇ ਕਰੋਧੁ ਸਰੀਰਿ ਚੰਡਾਰਾ ॥
اگیانِ ن سُوجھےَ مہا گُبارا[1] --3-- | [1]غُبارا-	----	ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥
بھّرمت بِیاپت جرے کِوارا --	----	ਭ੍ਰਮਤ ਬਿਆਪਤ ਜਰੇ ਕਿਵਾਰਾ ॥
جانڑُ ن پائیۓ پّربھ دربارا --4--	----	ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥
آسا انّدیسا بنّدھِ پرانا --	----	ਆਸਾ ਅੰਦੇਸਾ ਬੰਧਿ ਪਰਾਨਾ ॥
مہلُ[1] ن پاوےَ پھِرت بِگانا --5-- | [1]محلُ-	----	ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥
سگل بِیادھِ کےَ وسِ کرِ دِینا --	----	ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥
پھِرت پِیاس جِءُ جل بِنُ مِینا --6--	----	ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥
کچھُو سِیانپ اُکتِ ن موری --	----	ਕਛੂ ਸਿਆਨਪ ਉਕਤਿ ਨ ਮੋਰੀ ॥
ایک آس ٹھاکُر پّربھ توری --7--	----	ਏਕ ਆਸ ਠਾਕੁਰ ਪ੍ਰਭ ਤੋਰੀ ॥੭॥
کرءُ بینتی سنّتن پاسے --	----	ਕਰਉ ਬੇਨਤੀ ਸੰਤਨ ਪਾਸੇ ॥
میلِ لَیہُ نانک ارداسے[1] --8-- | [1]عرداسے-	----	ਮੇਲਿ ਲੈਹੁ ਨਾਨਕ ਅਰਦਾਸੇ ॥੮॥
بھئِو کّرِپالُ سادھسنّگُ پائِیا --	----	ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥

نانک ترِپتے پُورا پائیا --1-- رہاءُ دُوجا --1--	----	ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥
راگُ سُوہی مہلا[1] 5 گھرُ 3 | محلا[1]-	----	ਰਾਗੁ ਸੂਹੀ ਮਹਲਾ ੫ ਘਰੁ ੩
ੴ سَتِگُر پْرسادِ --	Page# [760]	ੴ ਸਤਿਗੁਰ ਪ੍ਰਸਾਦਿ ॥
مِتھن موہ اگنِ سوک ساگر --	----	ਮਿਥਨ ਮੋਹ ਅਗਨਿ ਸੋਕ ਸਾਗਰ ॥
کرِ کرِپا اُدھرُ ہرِ ناگر --1--	----	ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥
چرنْ کمل سرنْاءِ نرائنْ --	----	ਚਰਣ ਕਮਲ ਸਰਣਾਇ ਨਰਾਇਣ ॥
دِینا ناتھ بھگت پرائنْ --1-- رہاءُ --	----	ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥
اناتھا ناتھ بھگت بھےَ میٹن --	----	ਅਨਾਥਾ ਨਾਥ ਭਗਤ ਭੈ ਮੇਟਨ ॥
سادھسنّگِ جمدُوت ن بھیٹن --2--	----	ਸਾਧਸੰਗਿ ਜਮਦੂਤ ਨ ਭੇਟਨ ॥੨॥
جِیون رُوپ انُوپ دئِیالا --	----	ਜੀਵਨ ਰੂਪ ਅਨੂਪ ਦਇਆਲਾ ॥
رونْ گُنْا کٹیِئےَ جم جالا --3--	----	ਰਵਣ ਗੁਣਾ ਕਟੀਐ ਜਮ ਜਾਲਾ ॥੩॥
انّمرِت نامُ رسن نِت جاپےَ --	----	ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥
روگ رُوپ مائِیا ن بِیاپےَ --4--	----	ਰੋਗ ਰੂਪ ਮਾਇਆ ਨ ਬਿਆਪੈ ॥੪॥
جپِ گوبِنّد سنّگی سبھِ تارے --	----	ਜਪਿ ਗੋਬਿੰਦ ਸੰਗੀ ਸਭਿ ਤਾਰੇ ॥
پوہت ناہی پنّچ بٹوارے --5--	----	ਪੋਹਤ ਨਾਹੀ ਪੰਚ ਬਟਵਾਰੇ ॥੫॥
من بچ کرم پْربھُ ایکُ دھِیائے --	----	ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥
سرب پھلا سوئی جنُ پائے --6--	----	ਸਰਬ ਫਲਾ ਸੋਈ ਜਨੁ ਪਾਏ ॥੬॥
دھارِ انُگرہُ اپنا پْربھِ کینا --	----	ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥

کیول نامُ بھگتِ رسُ دِینا --7--	-----	ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥
آدِ مدھِ انّتِ پّربھُ سوئی --	-----	ਆਦਿ ਮਧਿ ਅੰਤਿ ਪ੍ਰਭੁ ਸੋਈ ॥
نانکؑ تِسُ بِنُ اورُ ن کوئی --8--1--2--	-----	ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥
راگُ سُوہی مہلا[1] 5 اسٹپدِیا گھرُ 9 | [1]محلا-	-----	ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯
ੴ ستِگُر پّرسادِ --	-----	ੴ ਸਤਿਗੁਰ ਪ੍ਰਸਾਦਿ ॥
جِن ڈِٹھیا منُ رہسیئَ کِءُ پائیئَ تِنّہ سنّگُ جیءُ --	-----	ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ ਸੰਗੁ ਜੀਉ ॥
سنّت سجن من مِتّر سے لائِنِ پّربھ سِءُ رنّگُ جیءُ --	-----	ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ ॥
تِنّہ سِءُ پّرِیتِ ن تُٹّئی کبہُ ن ہووےَ بھنّگُ جیءُ --1--	-----	ਤਿਨ੍ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ ॥੧॥
پاربّرہم پّربھ کرِ دئِیا گُنّ گاوا تیرے نِت جیءُ --	-----	ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ ॥
آءِ مِلہُ سنّت سجنّا نامُ جپہ من مِت جیءُ --1-- رہاءُ --	-----	ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥
دیکھےَ سُنّے ن جانّئی مائِیا موہِیا انّدھُ جیءُ --	-----	ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥

کاچی دیہا وِنسڑی کوڑُ کماوےَ دھنّدھُ جیءُ --	----	ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ ॥
نامُ دھِیاوہِ سے جِنڑِ چلے گُر پُورے سنبنّدھُ جیءُ --2--	----	ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥੨॥
ہُکمے[1] جُگ مہِ آئِیا چلنڑُ ہُکمِ[2] سنّجوگِ جیءُ -- | [1]حُکمے- [2]حُکمِ-	----	ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥
ہُکمے[1] پرپنّچُ پسرِیا ہُکمِ[2] کرے رس بھوگ جیءُ -- | [1]حُکمے- [2]حُکمِ-	----	ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ ॥
جِس نو کرتا وِسرےَ تِسہِ وِچھوڑا سوگُ جیءُ --3--	----	ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥੩॥
آپنڑے پرّبھ بھائِیا درگہ پَیدھا جاءِ جیءُ --	----	ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ ॥
اَیتھےَ سُکھُ مُکھُ اُجلا اِکو نامُ دھِیاءِ جیءُ --	----	ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ ॥
آدرُ دِتا پاربرّہمِ گُرُ سیوِیا ست بھاءِ جیءُ --4--	----	ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥੪॥
تھان تھننّترِ روِ رہِیا سرب جِیا پرّتپال جیءُ --	----	ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥

سچُ کھجانا[1] سنّچِیا
ایکُ نامُ دھنُ مال جیء -- | [1]خزانا-

ਸਚੁ ਖਜਾਨਾ ਸੰਚਿਆ
ਏਕੁ ਨਾਮੁ ਧਨੁ ਮਾਲ ਜੀਉ ॥

من تے کبہُ ن وِیسرے
جا آپے ہوءِ دئیال جیء --5--

ਮਨ ਤੇ ਕਬਹੁ ਨ ਵੀਸਰੈ
ਜਾ ਆਪੇ ਹੋਇ ਦਇਆਲ ਜੀਉ ॥੫॥

آوݨُ جاݨا رہِ گئے
منِ وُٹھا نِرنّکارُ جیء --

ਆਵਣੁ ਜਾਣਾ ਰਹਿ ਗਏ
ਮਨਿ ਵੁਠਾ ਨਿਰੰਕਾਰੁ ਜੀਉ ॥

تا کا انّتُ ن پائیئےَ
اُوچا اگم اپارُ جیء --

Page# [761]

ਤਾ ਕਾ ਅੰਤੁ ਨ ਪਾਈਐ
ਊਚਾ ਅਗਮ ਅਪਾਰੁ ਜੀਉ ॥

جِسُ پ٘ربھُ اپݨا وِسرے
سو مرِ جنّمےَ لکھ وار جیء --6--

ਜਿਸੁ ਪ੍ਰਭੁ ਅਪਣਾ ਵਿਸਰੈ
ਸੋ ਮਰਿ ਜੰਮੈ ਲਖ ਵਾਰ ਜੀਉ ॥੬॥

ساچُ نیہُ تِن پ٘ریتما
جِن منِ وُٹھا آپِ جیء --

ਸਾਚੁ ਨੇਹੁ ਤਿਨ ਪ੍ਰੀਤਮਾ
ਜਿਨ ਮਨਿ ਵੁਠਾ ਆਪਿ ਜੀਉ ॥

گُݨ ساجھی تِن سنّگِ بسے
آٹھ پہر پ٘ربھ جاپِ جیء --

ਗੁਣ ਸਾਝੀ ਤਿਨ ਸੰਗਿ ਬਸੇ
ਆਠ ਪਹਰ ਪ੍ਰਭ ਜਾਪਿ ਜੀਉ ॥

رنّگِ رتے پرمیسرے
بِنسے سگل سنّتاپ جیء --7--

ਰੰਗਿ ਰਤੇ ਪਰਮੇਸਰੈ
ਬਿਨਸੇ ਸਗਲ ਸੰਤਾਪ ਜੀਉ ॥੭॥

تُوںّ کرتا تُوںّ کرݨہارُ
تُوہےَ ایکُ انیک جیء --

ਤੂੰ ਕਰਤਾ ਤੂੰ ਕਰਣਹਾਰੁ
ਤੂਹੈ ਏਕੁ ਅਨੇਕ ਜੀਉ ॥

تُو سمرتھُ تُو سرب مےَ تُوہےَ بُدھِ بِبیکؕ جی ءُ ـ ـ	----	ਤੁ ਸਮਰਥੁ ਤੁ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ ॥
نانکؕ نامُ سدا جپی بھگت جنا کی ٹیکؕ جی ءُ ـ ـ8ـ ـ1ـ ـ3ـ ـ	----	ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥
راگُ سُوہی مہلا[1] 5 اسٹپدِیا گھرُ 10 کاپھی | [1]محلا ـ	----	ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ
ੴ سِتگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
جے بھُلی جے چُکی سائِیں بھی تہِنّجی کاڈھِیا ـ ـ	----	ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥
جِنّہا نیہُ دُوجانٹے لگا جھُورِ مرہُ سے واڈھِیا ـ ـ1ـ ـ	----	ਜਿਨ੍ਹ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥
ہءُ نا چھوڈءُ کنّت پاسرا ـ ـ	----	ਹਉ ਨਾ ਛੋਡਉ ਕੰਤ ਪਾਸਰਾ ॥
سدا رنّگِیلا لالُ پِیارا ایہُ مِہنّجا آسرا ـ ـ1ـ ـ رہاءُ ـ ـ	----	ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥
سجنڑُ تُوہےَ سَینڑُ تُو مےَ تُجھ اُپرِ بہُ ماڑِیا ـ ـ	----	ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥
جا تُو انّدرِ تا سُکھے تُوںّ نِمانڑی ماڑِیا ـ ـ2ـ ـ	----	ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥

جے تُوں تُٹھا کرِپا نِدھان نا دُوجا ویکھالِ --	-----	ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥
ایہا پائی مُو داتڑی نِت ہِردے رکھا سمالِ --3--	-----	ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥
پاو جُلائی پنّدھ تءُ نَینی درس دِکھالِ --	-----	ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥
سّروݨی سُݨی کہاݨیا جے گُرُ تھیوے کرپالِ --4--	-----	ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥
کِتی لکھ کروڑِ پِرییٔ روم ن پُجنِ تیرِیا --	-----	ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥
تُوں ساہی ہُو ساہُ ہءُ کہِ ن سکا گُݨ تیرِیا --5--	-----	ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥
سہیِیا تءُ اسنّکھ منّجہُ ہبھِ ودھاݨیا --	-----	ਸਹੀਆ ਤਉ ਅਸੰਖ ਮੰਞਹੁ ਹਭਿ ਵਧਾਣੀਆ ॥
ہِک بھوری ندرِ نِہالِ دیہِ درسُ رنگُ ماݨیا --6--	-----	ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥
جےَ ڈِٹھے منُ دھیرِیئے کِلوِکھ وںّجنِ دُورے --	-----	ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨਿ ਦੂਰੇ ॥

سو کِءُ وِسرے ماءُ مے جو رہِیا بھرپُورے --7--	----	ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥
ہوءِ نِمانْڑی ڈھہِ پئی مِلیا سہج سُبھاءِ --	----	ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥
پُورب لِکھیا پائیا نانک سنّت سہاءِ --8--1--4--	----	ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
سِمرِت بید پُرانْڑ پُکارنِ پوتھِیا --	----	ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥
نام بِنا سبھِ کُوڑُ گالّہی ہوچھِیا --1--	----	ਨਾਮ ਬਿਨਾ ਸਭਿ ਕੂੜੁ ਗਾਲ੍ਹੀ ਹੋਛੀਆ ॥੧॥
نامُ نِدھانُ اپارُ بھگتا منِ وسے --	----	ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥
جنم مرنْڑ موہ دُکھُ سادھو سنّگِ نسے --1-- رہاءُ --	----	ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥
موہِ بادِ اہنّکارِ سرپر رُنّنیا --	----	ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥
سُکھُ ن پائِنِ مُولِ نام وِچھُنّنیا --2--	----	ਸੁਖੁ ਨ ਪਾਇਨਿ੍ ਮੂਲਿ ਨਾਮ ਵਿਛੁੰਨਿਆ ॥੨॥
میری میری دھارِ بنّدھنِ بنّدھِیا --	----	ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥
نرکِ سُرگِ اوتار مائِیا دھنّدھِیا --3--	----	ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥
سودھت سودھت سودھِ تتُ بیچارِیا --	----	ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥
نام بِنا سُکھُ ناہِ سرپر ہارِیا --4--	----	ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥

آوِہ جاہِ انیک مرِ مرِ جنمتے ۔۔	----	ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥
بِنُ بُوجھے سبھُ وادِ جونی بھرمتے ۔۔5۔۔	Page# [762]	ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥
جِنّہ کءُ بھۓ دئِیال تِنّہ سادھُو سنّگُ بھِئیا ۔۔	----	ਜਿਨ੍ ਕਉ ਭਏ ਦਇਆਲ ਤਿਨ੍ ਸਾਧੂ ਸੰਗੁ ਭਇਆ ॥
انّمرِتُ ہرِ کا نامُ تِنّہی جنی جپِ لِئیا ۔۔6۔۔	----	ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹੀ ਜਨੀ ਜਪਿ ਲਇਆ ॥੬॥
کھوجہِ کوٹِ انّسکھ بہُتُ اننّتُ کے ۔۔	----	ਖੋਜਹਿ ਕੋਟਿ ਅਸੰਖ ਬਹੁਤੁ ਅਨੰਤੁ ਕੇ ॥
جِسُ بُجھاۓ آپِ نیڑا تِسُ ہے ۔۔7۔۔	----	ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥
وِسرُ ناہی داتار آپنّا نامُ دیہُ ۔۔	----	ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥
گُنّ گاوا دِنُ راتِ نانکُ چاءُ ایہُ ۔۔8۔۔2۔۔5۔۔16۔۔	----	ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥
راگُ سُوہی مہلا[1] 1 کُچجی | محلا[1]۔	----	ਰਾਗੁ ਸੂਹੀ ਮਹਲਾ ੧ ਕੁਚਜੀ
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
منّجُ کُچجی انّماوڑِ ڈوسڑے ہءُ کِءُ سہُ راوڑِ جاءُ جیءُ ۔۔	----	ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥

اِک دُوہ اِکِ چڑنّدِییا کئُݨُ جاݨےَ میرا ناءُ جی ءُ --	ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥
جِنّھی سکھی سہُ راوِیا سے انّبی چھاوڑِیئیہِ جی ءُ --	ਜਿਨ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥
سے گُݨ منّجُ ن آونی ہءُ کےَ جی دوس دھرےءُ جی ءُ --	ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥
کِیا گُݨ تیرے وِتھرا ہءُ کِیا کِیا گھِنا تیرا ناءُ جی ءُ --	ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥
اِکتُ ٹولِ ن انّبڑا ہءُ سد کُرباݨےَ[1] تیرےَ جاءُ جی ءُ -- | [1]قُرباݨےَ-	ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥
سُئِنا رُپا رنّگُلا موتی تےَ ماݨِکُ جی ءُ --	ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥
سے وستُو سہِ دِتیا مےَ تِنّہ سِءُ لائِیا چِتُ جی ءُ --	ਸੇ ਵਸਤੂ ਸਹਿ ਦਿਤੀਆ ਮੈ ਤਿਨ੍ ਸਿਉ ਲਾਇਆ ਚਿਤੁ ਜੀਉ ॥
منّدر مِٹی سنّدڑے پتھر کیتے راسِ جی ءُ --	ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥
ہءُ اینی ٹولی بھُلِیئسُ تِسُ کنّت ن بیَٹھی پاسِ جی ءُ --	ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥

انبَرِ کونجّا کُرلِیا بگ بھٹھے آءِ جی ءُ ـ ـ	----	ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥
سا دھن چلی ساہُرے کِیا مُہُ دیسی اگے جاءِ جی ءُ ـ ـ	----	ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥
سُتی سُتی جھالُ تھِیا بھُلی واٹڑِییاسُ جی ءُ ـ ـ	----	ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥
تےَ سہ نالہُ مُتِیئسُ دُکھا کوںّ دھرِییاسُ جی ءُ ـ ـ	----	ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥
تُدھُ گُݨ مےَ سبھِ اوگݨا اِک نانک کی ارداسِ[1] جی ءُ ـ ـ | [1]عرداسِ ـ	----	ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥
سبھِ راتی سوہاگݨی مےَ ڈوہاگݨِ کائی راتِ جی ءُ ـ ـ 1 ـ ـ	----	ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥
سُوہی مہلا[1] 1 سُچجی ـ ـ | [1]محلا ـ	----	ਸੂਹੀ ਮਹਲਾ ੧ ਸੁਚਜੀ ॥
جا تُو تا مےَ سبھُ کو تُو ساہِبُ[1] میری راسِ جی ءُ ـ ـ | [1]صاحِبُ ـ	----	ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥
تُدھُ انّترِ ہءُ سُکھِ وسا تُوںّ انّترِ ساباسِ جی ءُ ـ ـ	----	ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥
بھاݨےَ تکھتِ[1] وڈائِیا بھاݨےَ بھیکھ اُداسِ جی ءُ ـ ـ | [1]تختِ ـ	----	ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥

Shahmukhi		Gurmukhi
بھانےٗ تھل سِرِ سرُ وہےَ کمل ؒ پھلےَ آکاسِ جی ءُ --	----	ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥
بھانےٗ بھوجل لنّگھیےَ بھانےٗ منّجھ بھرِییاسِ جی ءُ --	----	ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥
بھانےٗ سو سہُ رنّگُلا سِپھتِ[1] رتا گُنّتاسِ جی ءُ -- | [1]صِفتِ-	----	ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥
بھانےٗ سہُ بھِیہاولا ہءُ آونِ جانِ مُئِیاسِ جی ءُ --	----	ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥
تُو سہُ اگمُ اتولوا ہءُ کہِ کہِ ڈھہِپئِیاسِ جی ءُ --	----	ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥
کِیا ماگءُ کِیا کہِ سُنّی مےَ درسن بھُوکھ پِیاسِ جی ءُ --	----	ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥
گُر سبدی سہُ پائِیا سچُ نانک کی ارداسِ[1] جی ءُ --2-- | [1]عرداسِ-	----	ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥
سُوہی مہلا[1] 5 گُنّونّتی -- | [1]محلا-	----	ਸੂਹੀ ਮਹਲਾ ੫ ਗੁਣਵੰਤੀ ॥
جو دِسےَ گُرسِکھڑا تِس نِوِ نِوِ لاگءُ پاءِ جی ءُ --	Page# [763]	ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
آکھا بِرتھا جی ءکی گُرُ سجنُّ دیہِ مِلاءِ جی ءُ --	----	ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥

سوئی دِس اُپدیسڑا
میرا منُ انت ن کاہُو جاءِ جی ءُ ۔۔

ਸੋਈ ਦਸਿ ਉਪਦੇਸੜਾ
ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥

اِہُ منُ تےَ کُونّ ڈیوسا
مےَ مارگُ دیہُ بتاءِ جی ءُ ۔۔

ਇਹੁ ਮਨੁ ਤੈ ਕੂੰ ਡੇਵਸਾ
ਮੈ ਮਾਰਗੁ ਦੇਹੁ ਬਤਾਇ ਜੀਉ ॥

ہءُ آئِیا دُورہُ چلِ کےَ
مےَ تکی تءُ سرݨاءِ جی ءُ ۔۔

ਹਉ ਆਇਆ ਦੂਰਹੁ ਚਲਿ ਕੈ
ਮੈ ਤਕੀ ਤਉ ਸਰਣਾਇ ਜੀਉ ॥

مےَ آسا رکھی چِتِ مہِ
میرا سبھو دُکھُ گواءِ جی ءُ ۔۔

ਮੈ ਆਸਾ ਰਖੀ ਚਿਤਿ ਮਹਿ
ਮੇਰਾ ਸਭੋ ਦੁਖੁ ਗਵਾਇ ਜੀਉ ॥

اِتُ مارگِ چلے بھائیئڑے
گُرُ کہےَ سُ کار کماءِ جی ءُ ۔۔

ਇਤੁ ਮਾਰਗਿ ਚਲੇ ਭਾਈਅੜੇ
ਗੁਰੁ ਕਹੈ ਸੁ ਕਾਰ ਕਮਾਇ ਜੀਉ ॥

تِیاگیں من کی متڑی
وِساریں دُوجا بھاءُ جی ءُ ۔۔

ਤਿਆਗੇਂ ਮਨ ਕੀ ਮਤੜੀ
ਵਿਸਾਰੇਂ ਦੂਜਾ ਭਾਉ ਜੀਉ ॥

اِءُ پاوہِ ہرِ درساوڑا
نہ لگےَ تتی واءُ جی ءُ ۔۔

ਇਉ ਪਾਵਹਿ ਹਰਿ ਦਰਸਾਵੜਾ
ਨਹ ਲਗੈ ਤਤੀ ਵਾਉ ਜੀਉ ॥

ہءُ آپہُ بولِ ن جاݨدا
مےَ کہِیا سبھُ ہُکماءُ[1] جی ءُ ۔۔ | [1]حُکماءُ۔

ਹਉ ਆਪਹੁ ਬੋਲਿ ਨ ਜਾਣਦਾ
ਮੈ ਕਹਿਆ ਸਭੁ ਹੁਕਮਾਉ ਜੀਉ ॥

ہرِ بھگتِ کھجانا[1] بکھسِیا[2]
گُرِ نانکِ کِیا پساءُ جی ءُ ۔۔ | [1]خزانا۔ [2]بخشِیا۔

ਹਰਿ ਭਗਤਿ ਖਜਾਨਾ ਬਖਸਿਆ
ਗੁਰਿ ਨਾਨਕਿ ਕੀਆ ਪਸਾਉ ਜੀਉ ॥

مےَ بہُڑِ ن ترِّسنا بھُکھڑی ہءُ رجا ترِّپتِ اگھاءِ جیءُ --	----	ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥
جو گُر دِسےَ سِکھڑا تِسُ نِوِ نِوِ لاگءُ پاءِ جیءُ --3--	----	ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥
راگُ سُوہی چھنّت مہلا[1] 1 گھرُ 1 | [1]محلا-	----	ਰਾਗੁ ਸੂਹੀ ਛੰਤ ਮਹਲਾ ੧ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
بھرِ جوبنِ مےَ مت پیئیئڑےَ گھرِ پاہُݨی بلِ رام جیءُ --	----	ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥
مَیلی اوگݨِ چتِ بِنُ گُر گُݨ ن سماونی بلِ رام جیءُ --	----	ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥
گُݨ سار ن جاݨی بھرمِ بھُلاݨی جوبنُ بادِ گوائِیا --	----	ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥
ورُ گھرُ درُ درسنُ نہی جاتا پِر کا سہجُ ن بھائِیا --	----	ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥
ستِگُر پُوچھِ ن مارگِ چالی سُوتی رَیݨِ وِہاݨی --	----	ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥
نانک بالتݨِ راڈیپا بِنُ پِر دھن کُملاݨی --1--	----	ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥

بابا مےَ وَرُ دیہِ
مےَ ہرِ ورُ بھاوے تِس کی بلِ رام جیءُ
——

ਬਾਬਾ ਮੈ ਵਰੁ ਦੇਹਿ
ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥

روِ رہِیا جُگ چارِ
ترِبھوݨ بانْݨی جِس کی بلِ رام جیءُ ——

ਰਵਿ ਰਹਿਆ ਜੁਗ ਚਾਰਿ
ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥

ترِبھوݨ کنّتُ روے سوہاگݨِ
اوگݨونّتی دُورے ——

ਤ੍ਰਿਭਵਣ ਕੰਤੁ ਰਵੈ ਸੋਹਾਗਣਿ
ਅਵਗਣਵੰਤੀ ਦੂਰੇ ॥

جَیسی آسا تَیسی منسا
پُورِ رہِیا بھرپُورے ——

ਜੈਸੀ ਆਸਾ ਤੈਸੀ ਮਨਸਾ
ਪੂਰਿ ਰਹਿਆ ਭਰਪੂਰੇ ॥

ہرِ کی نارِ سُ سرب سُہاگݨِ
رانْڈ ن مَیلے وسے ——

ਹਰਿ ਕੀ ਨਾਰਿ ਸੁ ਸਰਬ ਸੁਹਾਗਣਿ
ਰਾਂਡ ਨ ਮੈਲੈ ਵੇਸੇ ॥

نانک مےَ وَرُ ساچا بھاوے
جُگِ جُگِ پرِیتم تَیسے ——2——

ਨਾਨਕ ਮੈ ਵਰੁ ਸਾਚਾ ਭਾਵੈ
ਜੁਗਿ ਜੁਗਿ ਪ੍ਰੀਤਮ ਤੈਸੇ ॥੨॥

بابا لگنُ گݨاءِ
ہنّ بھی ونّجا ساہُرے بلِ رام جیءُ ——

ਬਾਬਾ ਲਗਨੁ ਗਣਾਇ
ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥

ساہا ہُکمُ[1] رجاءِ[2] سو ن ٹلے
جو پربھُ کرے بلِ رام جیءُ —— | [1]حکم- [2]رضاء-

ਸਾਹਾ ਹੁਕਮੁ ਰਜਾਇ ਸੋ ਨ ਟਲੈ
ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥

کِرتُ پئِیا کرتے کرِ پائِیا
میٹِ ن سکے کوئی ——

ਕਿਰਤੁ ਪਇਆ ਕਰਤੈ ਕਰਿ ਪਾਇਆ
ਮੇਟਿ ਨ ਸਕੈ ਕੋਈ ॥

جاچی ناءُ نرہ نِہکیولُ روِ رہِیا تِہُ لوئی --	----	ਜਾਚੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥
ماءِ نِراسی روءِ وِچھُنّنی بالی بالےَ ہیتے --	----	ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥
نانکؑ ساچ سبدِ سُکھ مہلی[1] گُر چرݨی پّربھُ چیتے --3-- | [1]محلی-	----	ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥
بابُلِ دِتڑی دُورِ ن آوےَ گھرِ پیئیےَ بلِ رام جیءُ --	----	ਬਾਬੁਲਿ ਦਿਤੜੀ ਦੂਰਿ ਨ ਆਵੈ ਘਰਿ ਪੇਈਐ ਬਲਿ ਰਾਮ ਜੀਉ ॥
رہسی ویکھِ ہدُورِ[1] پِرِ راوی گھرِ سوہیےَ بلِ رام جیءُ -- | [1]حدُورِ-	Page# [764]	ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
ساچے پِر لوڑی پّرِیتم جوڑی متِ پُوری پردھانے --	----	ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥
سنّجوگی میلا تھانِ سُہیلا گُݨونّتی گُر گِیانے --	----	ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥
ستُ سنّتوکھُ سدا سچُ پلےَ سچُ بولےَ پِر بھاۓ --	----	ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥
نانکؑ وِچھُڑِ نا دُکھُ پاۓ گُرمتِ انّکِ سماۓ --4--1--	----	ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥
راگُ سُوہی مہلا[1] 1 چھنّتُ گھرُ 2 | [1]محلا-	----	ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨

ੴ ستگر پرساد --	----	ੴ ਸਤਿਗੁਰ ਪ੍ਰਸਾਦਿ ॥
ہم گھرِ ساجن آئے --	----	ਹਮ ਘਰਿ ਸਾਜਨ ਆਏ ॥
ساچےَ میلِ ملائے --	----	ਸਾਚੈ ਮੇਲਿ ਮਿਲਾਏ ॥
سہجِ ملائے ہرِ منِ بھائے پنّچ ملے سُکھُ پائِیا --	----	ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
سائی وستُ پراپتِ ہوئی جِسُ سیتی منُ لائِیا --	----	ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
اندِنُ میلُ بھئِیا منُ مانِیا گھر منّدر سوہائے --	----	ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
پنّچ سبد دھُنِ انہد واجے ہم گھرِ ساجن آئے --1--	----	ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥
آوہُ میت پیارے --	----	ਆਵਹੁ ਮੀਤ ਪਿਆਰੇ ॥
منگل گاوہُ نارے --	----	ਮੰਗਲ ਗਾਵਹੁ ਨਾਰੇ ॥
سچُ منگلُ گاوہُ تا پربھ بھاوہُ سوہِلڑا جُگ چارے --	----	ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
اپنےَ گھرِ آئِیا تھانِ سُہائِیا کارج سبدِ سوارے --	----	ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥
گِیان مہا رسُ نیتّری انّجنُ تربھونْ روپُ دِکھائِیا --	----	ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥

سکھی مِلہُ رس منگلُ گاوہُ ہم گھرِ ساجنُ آئیا --2--	----	ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
منُ تنُ انّمرِتِ بھِنّا --	----	ਮਨੁ ਤਨੁ ਅੰਮ੍ਰਿਤਿ ਭਿੰਨਾ ॥
انترِ پریمُ رتنّا --	----	ਅੰਤਰਿ ਪ੍ਰੇਮੁ ਰਤੰਨਾ ॥
انترِ رتنُ پدارتھُ میرے پرم تتُ وِیچارو --	----	ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
جنّت بھیکھ تُو سپھلِئو داتا سِرِ سِرِ دیونْہارو --	----	ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥
تُو جانُ گیانی انترجامی آپے کارنُ کینا --	----	ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
سُنہُ سکھی منُ موہنِ موہِیا تنُ منُ انّمرِتِ بھِینا --3--	----	ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥
آتم رامُ سنّسارا --	----	ਆਤਮ ਰਾਮੁ ਸੰਸਾਰਾ ॥
ساچا کھیلُ تُمّہارا --	----	ਸਾਚਾ ਖੇਲੁ ਤੁਮ੍ਹਾਰਾ ॥
سچُ کھیلُ تُمّہارا اگم اپارا تُدھ بِنُ کئُنُ بُجھائے --	----	ਸਚੁ ਖੇਲੁ ਤੁਮ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥
سِدھ سادِھک سِیانے کیتے تُجھ بِنُ کونُ کہائے --	----	ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥

ਕਾਲੁ ਬਿਕਾਲੁ ਭਏ ਦੇਵਾਨੇ
ਮਨੁ ਰਾਖਿਆ ਗੁਰਿ ਠਾਏ ॥

کالُ بِکالُ بھئے دیوانے
منُ راکھیا گُرِ ٹھائے --

ਨਾਨਕ ਅਵਗਣ ਸਬਦਿ ਜਲਾਏ
ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥

نانک اوگنْ سبدِ جلائے
گُنْ سنّگمِ پرّبھُ پائے --4--1--2--

ਰਾਗੁ ਸੂਹੀ ਮਹਲਾ ੧ ਘਰੁ ੩

راگُ سُوہی مہلا[1] 1 گھرُ 3 | محلا[1]-

ੴ ਸਤਿਗੁਰ ਪ੍ਰਸਾਦਿ ॥

ੴ ستِگُر پرّسادِ --

ਆਵਹੁ ਸਜਣਾ
ਹਉ ਦੇਖਾ ਦਰਸਨੁ ਤੇਰਾ ਰਾਮ ॥

آوہُ سجنْا
ہءُ دیکھا درسنُ تیرا رام --

ਘਰਿ ਆਪਨੜੈ ਖੜੀ ਤਕਾ
ਮੈ ਮਨਿ ਚਾਉ ਘਨੇਰਾ ਰਾਮ ॥

گھرِ آپنڑے کھڑی تکا
مےَ منِ چاءُ گھنیرا رام --

ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ
ਮੈ ਤੇਰਾ ਭਰਵਾਸਾ ॥

منِ چاءُ گھنیرا سُنْ پرّبھ میرا
مےَ تیرا بھرواسا --

ਦਰਸਨੁ ਦੇਖਿ ਭਈ ਨਿਹਕੇਵਲ
ਜਨਮ ਮਰਣ ਦੁਖੁ ਨਾਸਾ ॥

درسنُ دیکھِ بھئی نِہکیول
جنم مرنْ دُکھُ ناسا --

ਸਗਲੀ ਜੋਤਿ ਜਾਤਾ ਤੂ ਸੋਈ
ਮਿਲਿਆ ਭਾਇ ਸੁਭਾਏ ॥

سگلی جوتِ جاتا تُو سوئی
مِلیا بھاءِ سُبھائے --

Page# [765]

ਨਾਨਕ ਸਾਜਨ ਕਉ ਬਲਿ ਜਾਈਐ
ਸਾਚਿ ਮਿਲੇ ਘਰਿ ਆਏ ॥੧॥

نانک ساجن کءُ بلِ جائیئےَ
ساچِ ملے گھرِ آئے --1--

گھرِ آئِڑے ساجنا	----	ਘਰਿ ਆਇਅੜੇ ਸਾਜਨਾ
تا دھن کھری سرسی رام --		ਤਾ ਧਨ ਖਰੀ ਸਰਸੀ ਰਾਮ ॥
ہرِ موہِڑی ساچ سبدِ	----	ਹਰਿ ਮੋਹਿਅੜੀ ਸਾਚ ਸਬਦਿ
ٹھاکُر دیکھِ رہنّسی رام --		ਠਾਕੁਰ ਦੇਖਿ ਰਹੰਸੀ ਰਾਮ ॥
گُڻ سنّگِ رہنّسی کھری سرسی	----	ਗੁਣ ਸੰਗਿ ਰਹੰਸੀ ਖਰੀ ਸਰਸੀ
جا راوی رنّگِ راتےَ --		ਜਾ ਰਾਵੀ ਰੰਗਿ ਰਾਤੈ ॥
اوگڻ مارِ گُڻی گھرُ چھائِیا	----	ਅਵਗਣ ਮਾਰਿ ਗੁਣੀ ਘਰੁ ਛਾਇਆ
پُورےَ پُرکھِ بِدھاتےَ --		ਪੂਰੈ ਪੁਰਖਿ ਬਿਧਾਤੈ ॥
تسکر مارِ وسی پنّچائِڻِ	----	ਤਸਕਰ ਮਾਰਿ ਵਸੀ ਪੰਚਾਇਣਿ
ادلُ[1] کرے وِیچارے -- | [1]عدلُ-		ਅਦਲੁ ਕਰੇ ਵੀਚਾਰੇ ॥
نانک رام نامِ نِستارا	----	ਨਾਨਕ ਰਾਮ ਨਾਮਿ ਨਿਸਤਾਰਾ
گُرمتِ مِلہِپیارے --2--		ਗੁਰਮਤਿ ਮਿਲਹਿ ਪਿਆਰੇ ॥੨॥
ورُ پائِڑا بالڑِیۓ	----	ਵਰੁ ਪਾਇਅੜਾ ਬਾਲੜੀਏ
آسا منسا پُوری رام --		ਆਸਾ ਮਨਸਾ ਪੂਰੀ ਰਾਮ ॥
پِرِ راوِڑی سبدِ رلی	----	ਪਿਰਿ ਰਾਵਿਅੜੀ ਸਬਦਿ ਰਲੀ
روِ رہِیا نہ دُورِی رام --		ਰਵਿ ਰਹਿਆ ਨਹ ਦੂਰੀ ਰਾਮ ॥
پّربھُ دُورِ ن ہوئی گھٹِ گھٹِ سوئی	----	ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ
تِس کی نارِ سبائی --		ਤਿਸ ਕੀ ਨਾਰਿ ਸਬਾਈ ॥

آپے رسیا آپے راوے
جِءُ تِس دی وڈِیائی --

ਆਪੇ ਰਸੀਆ ਆਪੇ ਰਾਵੇ
ਜਿਉ ਤਿਸ ਦੀ ਵਡਿਆਈ ॥

امر اڈول امول اپارا
گُرِ پُورے سچُ پائیئَے --

ਅਮਰ ਅਡੋਲੁ ਅਮੋਲੁ ਅਪਾਰਾ
ਗੁਰਿ ਪੂਰੈ ਸਚੁ ਪਾਈਐ ॥

نانک آپے جوگ سجوگی
ندرِ کرے لِو لائیئَے --3--

ਨਾਨਕ ਆਪੇ ਜੋਗ ਸਜੋਗੀ
ਨਦਰਿ ਕਰੇ ਲਿਵ ਲਾਈਐ ॥੩॥

پِرُ اُچڑِیئَے ماڑِیئَے
تِہُ لویا سِرتاجا رام --

ਪਿਰੁ ਉਚੜੀਐ ਮਾੜੀਐ
ਤਿਹੁ ਲੋਆ ਸਿਰਤਾਜਾ ਰਾਮ ॥

ہءُ بِسم بھئی دیکھِ گُنا
انہد سبد اگاجا رام --

ਹਉ ਬਿਸਮ ਭਈ ਦੇਖਿ ਗੁਣਾ
ਅਨਹਦ ਸਬਦ ਅਗਾਜਾ ਰਾਮ ॥

سبدُ وِیچاری کرنی ساری
رام نامُ نِیسانُو[1] -- | انیشانُو-

ਸਬਦੁ ਵੀਚਾਰੀ ਕਰਣੀ ਸਾਰੀ
ਰਾਮ ਨਾਮੁ ਨੀਸਾਣੋ ॥

نام بِنا کھوٹے نہی ٹھاہر
نامُ رتنُ پروانُو --

ਨਾਮ ਬਿਨਾ ਖੋਟੇ ਨਹੀ ਠਾਹਰ
ਨਾਮੁ ਰਤਨੁ ਪਰਵਾਣੋ ॥

پتِ متِ پُوری پُورا پروانا
نا آوے نا جاسی --

ਪਤਿ ਮਤਿ ਪੂਰੀ ਪੂਰਾ ਪਰਵਾਨਾ
ਨਾ ਆਵੈ ਨਾ ਜਾਸੀ ॥

نانک گُرمُکھِ آپُ پچھانے
پربھ جَیسے اوِناسی --4--1--3--

ਨਾਨਕ ਗੁਰਮੁਖਿ ਆਪੁ ਪਛਾਣੈ
ਪ੍ਰਭ ਜੈਸੇ ਅਵਿਨਾਸੀ ॥੪॥੧॥੩॥

ੴ ستِگُر پرسادِ --

ੴ ਸਤਿਗੁਰ ਪ੍ਰਸਾਦਿ ॥

راگُ سُوہی چھنّت مہلا[1] 1 گھرُ 4 ــ ــ | [1]محلا ـ	----	ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
جِن کِیا تِن دیکھِیا جگُ دھنّدھڑےَ لائِیا ــ ــ	----	ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥
دانِ تیرےَ گھٹِ چانݨا تِن چنّدُ دِیپائِیا ــ ــ	----	ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥
چنّدو دِیپائِیا دانِ ہرِ کےَ دُکھُ انّدھیرا اُٹھِ گِئیا ــ ــ	----	ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥
گُݨ جنّج لاڑے نالِ سوہےَ پرکھِ موہݨیٔےَ لِئیا ــ ــ	----	ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥
وِیواہُ ہویا سوبھ سیتی پنّج سبدی آئِیا ــ ــ	----	ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥
جِن کِیا تِن دیکھِیا جگُ دھنّدھڑےَ لائِیا ــ ــ 1 ــ ــ	----	ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥
ہءُ بلِہاری ساجنا مِیتا اورِیتا ــ ــ	----	ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥
اِہُ تنُ جِن سِءُ گاڈِیا منُ لیئڑا دِیتا ــ ــ	----	ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥
لِیا ت دِییا مانُ جِنّہ سِءُ سے سجن کِءُ وِیسرہِ ــ ــ	----	ਲੀਆ ਤ ਦੀਆ ਮਾਨੁ ਜਿਨ੍ ਸਿਉ ਸੇ ਸਜਨ ਕਿਉ ਵੀਸਰਹਿ ॥

جِنہ دِس آئیا ہوہِ رلیِیا جی ء سیتی گہِ رہہِ --	----	ਜਿਨ੍ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥
سگل گُن اوگُن ن کوئی ہوہِ نِیتا نِیتا --	----	ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥
ہءُ بلِہاری ساجنا مِیتا اورِیتا --2--	----	ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥
گُنا کا ہووے واسُلا کڈھِ واس لئیجَے --	----	ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
جے گُن ہووَنِہ ساجنا مِل ساجھ کرِیجَے --	----	ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ ॥
ساجھ کرِیجَے گُنہ کیری چھوڈ اوگُن چلیِئے --	----	ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
پہرے پٹنّبر کرِ اڈنّبر آپنا پڑُ ملیِئے --	Page# [766]	ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
جتھے جاءِ بہیِئے بھلا کہیِئے جھولِ انمّرِت پیجَے --	----	ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
گُنا کا ہووے واسُلا کڈھِ واس لئیجَے --3--	----	ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥

آپِ کرے کِس آکھیۓ ہوُر کرے ن کوئی --	ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥
آکھنْ تا کِءُ جائیۓ جے بھُولڑا ہوئی --	ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥
جے ہوءِ بھُولا جاءِ کہیۓ آپِ کرتا کِءُ بھُلےَ --	ਜੇ ਹੋਇ ਭੁਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥
سُنْے دیکھے باجھُ کہِۓ دانُ اَنْمنّگیا دِوےَ --	ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥
دانُ دےءِ داتا جگِ بِدھاتا نانکا سچُ سوئی --	ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥
آپِ کرے کِس آکھیۓ ہوُر کرے ن کوئی --4--1--4--	ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥
سُوہی مہلا 1 -- | محلا1	ਸੂਹੀ ਮਹਲਾ ੧ ॥
میرا منُ راتا گُنْ روےَ منِ بھاوےَ سوئی --	ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
گُر کی پئُڑی ساچ کی ساچا سُکھ ہوئی --	ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
سُکھِ سہجِ آوےَ ساچ بھاوےَ ساچ کی متِ کِءُ ٹلےَ --	ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥

اِسنانُ دانُ سُگیانُ مجنُ آپِ اچھلِئو کِءُ چھلےَ ۔۔	ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
پرپنّچ موہ بِکار تھاکے کُوڑُ کپٹُ ن دوئی ۔۔	ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
میرا منُ راتا گُݨ روےَ منِ بھاوےَ سوئی ۔۔1۔۔	ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
ساہِبُ[1] سو سالاہیِئےَ[2] جِنِ کارݨُ کِیا ۔۔ | [1]صاحِبُ۔ [2]سالاحیئےَ۔	ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
مَیلُ لاگی منِ مَیلِئےَ کِنےَ انّمرِتُ پِییا ۔۔	ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
متھِ انّمرِتُ پِییا اِہُ منُ دِییا گُر پہِ مولُ کرائِیا ۔۔	ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
آپنڑا پّربھُ سہجِ پچھاتا جا منُ ساچےَ لائِیا ۔۔	ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
تِسُ نالِ گُݨ گاوا جے تِسُ بھاوا کِءُ ملےَ ہوءِ پرائِیا ۔۔	ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
ساہِبُ[1] سو سالاہیِئےَ[2] جِنِ جگتُ اُپائِیا ۔۔2۔۔ | [1]صاحِبُ۔ [2]سالاحیئےَ۔	ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥

ਆਇ ਗਇਆ ਕੀ ਨ ਆਇਓ
ਕਿਉ ਆਵੈ ਜਾਤਾ ॥

آءِ گئِیا کی ن آئِئو
کِءُ آوے جاتا --

ਪ੍ਰੀਤਮ ਸਿਉ ਮਨੁ ਮਾਨਿਆ
ਹਰਿ ਸੇਤੀ ਰਾਤਾ ॥

پّرِیتم سِءُ منُ مانِیا
ہرِ سیتی راتا --

ਸਾਹਿਬ ਰੰਗਿ ਰਾਤਾ ਸਚ ਕੀ ਬਾਤਾ
ਜਿਨਿ ਬਿੰਬ ਕਾ ਕੋਟੁ ਉਸਾਰਿਆ ॥

ساہِب[1] رنّگِ راتا سچ کی باتا
جِنِ بِنّب کا کوٹُ اُسارِیا --

ਪੰਚ ਭੂ ਨਾਇਕੋ ਆਪਿ ਸਿਰੰਦਾ
ਜਿਨਿ ਸਚ ਕਾ ਪਿੰਡੁ ਸਵਾਰਿਆ ॥

پنّچ بھوُ نائِکو آپِ سِرنّدا
جِنِ سچ کا پِنّڈُ سوارِیا --

ਹਮ ਅਵਗਣਿਆਰੇ ਤੂ ਸੁਣਿ ਪਿਆਰੇ
ਤੁਧੁ ਭਾਵੈ ਸਚੁ ਸੋਈ ॥

ہم اوگݨِیارے توُ سُݨِ پِیارے
تُدھُ بھاوَے سچُ سوئی --

ਆਵਣ ਜਾਣਾ ਨਾ ਥੀਐ
ਸਾਚੀ ਮਤਿ ਹੋਈ ॥੩॥

آوݨ جاݨا نا تھیِئَے
ساچی متِ ہوئی --3--

ਅੰਜਨੁ ਤੈਸਾ ਅੰਜੀਐ
ਜੈਸਾ ਪਿਰ ਭਾਵੈ ॥

انّجنُ تَیسا انّجِیئَے
جَیسا پِر بھاوَے --

ਸਮਝੈ ਸੂਝੈ ਜਾਣੀਐ
ਜੇ ਆਪਿ ਜਾਣਾਵੈ ॥

سمجھَے سُوجھَے جاݨِیئَے
جے آپِ جاݨاوَے --

ਆਪਿ ਜਾਣਾਵੈ ਮਾਰਗਿ ਪਾਵੈ
ਆਪੇ ਮਨੂਆ ਲੇਵਏ ॥

آپِ جاݨاوَے مارگِ پاوَے
آپے منُویا لیوئے --

[1] صاحِب-

کرم سُکرم کرائے آپے کِیمتِ[1] کئُݨ ابھیوئے ۔۔ | [1]قیمتِ۔	----	ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
تنّتُ منّتُ پاکھنّڈُ ن جاݨا رامُ رِدے مَنُ مانِیا ۔۔	----	ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
انّجنُ نامُ تسَے تے سُوجھَے گُر سبدی سچُ جانِیا ۔۔4۔۔	----	ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
ساجن ہووݨِ آپݨے کِءُ پر گھر جاہی ۔۔	----	ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
ساجن راتے سچ کے سنّگے من ماہی ۔۔	----	ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
من ماہِ ساجن کرہِ رلیِیا کرم دھرم سبائِیا ۔۔	----	ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥
اٹھسٹھِ تِیرتھ پُنّن پُوجا نامُ ساچا بھائِیا ۔۔	----	ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
آپِ ساجے تھاپِ ویکھَے تسَے بھاݨا بھائِیا ۔۔	Page# [767]	ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
ساجن رانْگِ رنّگیلڑے رنّگُ لالُ بݨائِیا ۔۔5۔۔	----	ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥

اندّھا آگوُ جے تھیئَ کِ ءُ پادھرُ جانڑےَ ۔۔	----	ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
آپِ مُسےَ متِ ہوچھیئَ کِ ءُ راہُ پچھانڑےَ ۔۔	----	ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
کِ ءُ راہِ جاوےَ مہلُ[1] پاوےَ اندّھ کی متِ اندّھلی ۔۔ | [1]محلُ۔	----	ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
وِنڑُ نام ہرِ کے کچھُ ن سُوجھےَ اندّھُ بُوڈَو دھندّھلی ۔۔	----	ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
دِنُ راتِ چانڑنُ چاءُ اُپجےَ سبدُ گُر کا منِ وسےَ ۔۔	----	ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
کر جوڑِ گُر پہِ کرِ بِنتّی راہُ پادھرُ گُرُ دسےَ ۔۔6۔۔	----	ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
منُ پردیسی جے تھیئَ سبھُ دیسُ پرائِیا ۔۔	----	ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
کِسُ پہِ کھولھّءُ گنّٹھڑی دُوکھی بھرِ آئِیا ۔۔	----	ਕਿਸੁ ਪਹਿ ਖੋਲ੍ਹਉ ਗੰਠੜੀ ਦੂਖੀ ਭਰਿ ਆਇਆ ॥
دُوکھی بھرِ آئِیا جگتُ سبائِیا کئُنڑُ جانڑےَ بِدھِ میرِییا ۔۔	----	ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥

آوݨے جاوݨے کھرے ڈراوݨے توٹِ ن آوےَ پھیرِییا --	----	ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
نام وِہُوݨے اُوݨے جھُوݨے نا گُرِ سبدُ سُݨائِیا --	----	ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
مَنُ پردیسی جے تھیئےَ سبھُ دیسُ پرائِیا --7--	----	ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
گُر مہلی[1] گھرِ آپݨےَ سو بھرِپُرِ لیݨا -- | [1]محلی-	----	ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
سیوکُ سیوا تاں کرے سچ سبدِ پتیݨا --	----	ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
سبدے تتیجےَ انّکُ بھیجےَ سُ مہلُ[1] مہلا[2] انّترے -- | [1]محلُ- [2]محلا-	----	ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
آپِ کرتا کرے سوئی پّربھُ آپِ انّتِ نِرنّترے --	----	ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
گُر سبدِ میلا تاں سُہیلا باجنّت انہد بیݨا --	----	ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
گُر مہلی[1] گھرِ آپݨےَ سو بھرِپُرِ لیݨا --8-- | [1]محلی-	----	ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥

کِیتا کِیا سالاہیٔے[1] کرِ وےکھے سوئی -- | [1]سالاحیٔے-	----	ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
تا کی کِیمتِ[1] ن پوے جے لوچے کوئی -- | [1]قیمتِ-	----	ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥
کِیمتِ[1] سو پاوے آپِ جاݨاوے آپِ ابھُلُ ن بھُلۓ -- | [1]قیمتِ-	----	ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
جے جے کارُ کرہِ تُدھُ بھاوہِ گُر کے سبدِ امُلۓ --	----	ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
ہِیݨءُ نیچُ کرءُ بینّتی ساچُ ن چھوڈءُ بھائی --	----	ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
نانک جِنِ کرِ دیکھِیا دیوے متِ سائی --9--2--5--	----	ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
راگُ سُوہی چھنّت مہلا[1] 3 گھرُ 2 | [1]محلا-	----	ਰਾਗੁ ਸੂਹੀ ਛੰਤ ਮਹਲਾ ੩ ਘਰੁ ੨
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
سُکھ سوہِلڑا ہرِ دھِیاوہُ --	----	ਸੁਖ ਸੋਹਿਲੜਾ ਹਰਿ ਧਿਆਵਹੁ ॥
گُرمُکھِ ہرِ پھلُ پاوہُ --	----	ਗੁਰਮੁਖਿ ਹਰਿ ਫਲੁ ਪਾਵਹੁ ॥
گُرمُکھِ پھلُ پاوہُ ہرِ نامُ دھِیاوہُ جنم جنم کے دُوکھ نِوارے --	----	ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥

بلِہاری گُر اپنے وِٹہُ جِن کارج سبھِ سوارے --	----	ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
ہرِ پرّبھُ کرِپا کرے ہرِ جاپہُ سُکھ پھل ہرِ جن پاوہُ --	----	ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
نانکُ کہے سُنٹہُ جن بھائی سُکھ سوہِلڑا ہرِ دھیاوہُ --1--	----	ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
سُنٹِ ہرِ گُنٹ بھینے سہجِ سُبھائے --	----	ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
گُرمتِ سہجے نامُ دھیائے --	----	ਗੁਰਮਤਿ ਸਹਜੇ ਨਾਮੁ ਧਿਆਏ ॥
جِن کءُ دھُرِ لِکھیا تِن گُرُ مِلیا تِن جنم مرنٹ بھءُ بھاگا --	----	ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
اندرہُ دُرمتِ دُوجی کھوئی سو جنُ ہرِ لو لاگا --	----	ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥
جِن کءُ کرِپا کینی میرے سُیامی تِن اندِنُ ہرِ گُنٹ گائے --	Page# [768]	ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥
سُنٹِ من بھینے سہجِ سُبھائے --2--	----	ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥
جُگ مہِ رام نامُ نِستارا --	----	ਜੁਗ ਮਹਿ ਰਾਮ ਨਾਮੁ ਨਿਸਤਾਰਾ ॥
گُر تے اُپجے سبدُ وِیچارا --	----	ਗੁਰ ਤੇ ਉਪਜੈ ਸਬਦੁ ਵੀਚਾਰਾ ॥
گُر سبدُ وِیچارا رام نامُ پِیارا جِسُ کرِپا کرے سُ پائے --	----	ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥

سہجے گُن گاوے دِنُ راتی کِلوِکھ سبھِ گوائے --	----	ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥
سبھُ کو تیرا تُو سبھنا کا ہءُ تیرا تُو ہمارا --	----	ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥
جُگ مہِ رام نامُ نِستارا --3--	----	ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥
ساجن آءِ وُٹھے گھر ماہی --	----	ਸਾਜਨ ਆਇ ਵੁਠੇ ਘਰ ਮਾਹੀ ॥
ہرِ گُن گاوہِ ترِپتِ اگھاہی --	----	ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥
ہرِ گُن گاءِ سدا ترِپتاسی پھِرِ بھُوکھ ن لاگے آئے --	----	ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥
دہ دِسِ پُوج ہووے ہرِ جن کی جو ہرِ ہرِ نامُ دھِیائے --	----	ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥
نانک ہرِ آپے جوڑِ وِچھوڑے ہرِ بِنُ کو دُوجا ناہی --	----	ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥
ساجن آءِ وُٹھے گھر ماہی --4--1--	----	ਸਾਜਨ ਆਇ ਵੁਠੇ ਘਰ ਮਾਹੀ ॥੪॥੧॥
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
راگُ سُوہی مہلا[1] 3 گھر 3 -- | [1]محلا-	----	ਰਾਗੁ ਸੂਹੀ ਮਹਲਾ ੩ ਘਰ ੩ ॥
بھگت جنا کی ہرِ جیءُ راکھے جُگِ جُگِ رکھدا آئِیا رام --	----	ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥

سو بھگت جو گُرمُکھِ ہووے
ہئُمےَ سبدِ جلائیا رام --
ہئُمےَ سبدِ جلائیا میرے ہرِ بھائیا
جِس دی ساچی بانْی --
سچی بھگتِ کرہِ دِنُ راتی
گُرمُکھِ آکھِ وکھانْی --
بھگتا کی چال سچی اتِ نِرمل
نامُ سچا منِ بھائِیا --
نانک بھگت سوہہِ درِ ساچےَ
جِنی سچو سچُ کمائِیا --1--
ہرِ بھگتا کی جاتِ[1] پتِ ہےَ
بھگت ہرِ کےَ نامِ سمانْے رام -- |

[1]ذاتِ۔

ہرِ بھگتِ کرہِ وِچہُ آپُ گواوہِ
جِن گُنْ اوگُنْ پچھانْے رام --
گُنْ اَئُگنْ پچھانْے ہرِ نامُ وکھانْےَ
بھےَ بھگتِ مِیٹھی لاگی --
اندِنُ بھگتِ کرہِ دِنُ راتی
گھر ہی مہِ بیَراگی --

ਸੋ ਭਗਤੁ ਜੋ ਗੁਰਮੁਖਿ ਹੋਵੈ
ਹਉਮੈ ਸਬਦਿ ਜਲਾਇਆ ਰਾਮ ॥
ਹਉਮੈ ਸਬਦਿ ਜਲਾਇਆ ਮੇਰੇ ਹਰਿ
ਭਾਇਆ
ਜਿਸ ਦੀ ਸਾਚੀ ਬਾਣੀ ॥
ਸਚੀ ਭਗਤਿ ਕਰਹਿ ਦਿਨੁ ਰਾਤੀ
ਗੁਰਮੁਖਿ ਆਖਿ ਵਖਾਣੀ ॥
ਭਗਤਾ ਕੀ ਚਾਲ ਸਚੀ ਅਤਿ ਨਿਰਮਲ
ਨਾਮੁ ਸਚਾ ਮਨਿ ਭਾਇਆ ॥
ਨਾਨਕ ਭਗਤ ਸੋਹਹਿ ਦਰਿ ਸਾਚੈ
ਜਿਨੀ ਸਚੋ ਸਚੁ ਕਮਾਇਆ ॥੧॥
ਹਰਿ ਭਗਤਾ ਕੀ ਜਾਤਿ ਪਤਿ ਹੈ
ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥
ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ
ਜਿਨ ਗੁਣ ਅਵਗਣ ਪਛਾਣੇ ਰਾਮ ॥
ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ
ਭੈ ਭਗਤਿ ਮੀਠੀ ਲਾਗੀ ॥
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ
ਘਰ ਹੀ ਮਹਿ ਬੈਰਾਗੀ ॥

بھگتی راتے سدا من نرمل ہر جی ء ویکھہ سدا نالے --	----	ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥
نانک سے بھگت ہر کے در ساچے اندن نام سمّھالے --2--	----	ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮ੍ਹ੍ਹਾਲੇ ॥੨॥
منمکھ بھگت کرہ بن ستگر ون ستگر بھگت ن ہوئی رام --	----	ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
ہئمے مائیا روگ ویاپے مر جنمہ دکھ ہوئی رام --	----	ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥
مر جنمہ دکھ ہوئی دوجے بھاء پرج وگوئی ون گر تت ن جانیا --	----	ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥
بھگت وہونا سبھ جگ بھرمیا انت گئیا پچھتانیا --	----	ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥
کوٹ مدھے کنے پچھانیا ہر ناما سچ سوئی --	----	ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
نانک نام ملے وڈیائی دوجے بھاء پت کھوئی --3--	Page# [769]	ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
بھگتا کے گھر کارج ساچا ہر گن سدا وکھانے رام --	----	ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥

بھگتِ کھجانا[1] آپے دِییا کالُ کنٹکُ مارِ سمانڑے رام -- | [1]خزانا-	----	ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
کالُ کنٹکُ مارِ سمانڑے ہرِ منِ بھانڑے نامُ نِدھانُ سچُ پائِیا --	----	ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
سدا اکھُٹُ کدے ن نِکھُٹےَ ہرِ دِییا سہجِ سُبھائِیا --	----	ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
ہرِ جن اُوچے سد ہی اُوچے گُر کےَ سبدِ سُہائِیا --	----	ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥
نانکُ آپے بکھسِ[1] مِلائے جُگِ جُگِ سوبھا پائِیا --4--1--2-- | [1]بخشِ-	----	ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
سُوہی مہلا[1] 3 -- | [1]محلا-	----	ਸੂਹੀ ਮਹਲਾ ੩ ॥
سبدِ سچےَ سچُ سوہِلا جتھےَ سچے کا ہوءِ وِیچارو رام --	----	ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
ہئُمےَ سبھِ کِلوِکھ کاٹے ساچُ رکھِیا اُرِ دھارے رام --	----	ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥
سچُ رکھِیا اُر دھارے دُترُ تارے پھِرِ بھوجلُ ترنڑُ ن ہوئی --	----	ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥
سچا ستِگُرُ سچی بانڑی جِنِ سچُ وِکھالِیا سوئی --	----	ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥

ساچے گُݨ گاوے سچِ سماوے سچُ وکھے سبھ سوئی --	----	ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥
نانک ساچا ساہِبُ[1] ساچی نائی سچُ نِستارا ہوئی --1-- | [1]صاحبُ-	----	ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥
ساچے ستِگُرِ ساچُ بُجھائِیا پتِ راکھے سچُ سوئی رام --	----	ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥
سچا بھوجنُ بھاءُ سچا ہے سچے نامِ سُکھُ ہوئی رام --	----	ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥
ساچے نامِ سُکھُ ہوئی مرے ن کوئی گربھِ ن جُونی واسا --	----	ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥
جوتی جوتِ مِلائی سچِ سمائی سچِ ناءِ پرگاسا --	----	ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥
جِنی سچُ جاتا سے سچے ہوئے اندِنُ سچُ دھِیائِن --	----	ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥
نانک سچُ نامُ جِن ہِردے وسِیا ن وِچھُڑِ دُکھُ پائِن --2--	----	ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨ ਵੀਛੁੜਿ ਦੁਖੁ ਪਾਇਨਿ ॥੨॥
سچی بانّی سچے گُݨ گاوہِ تِتُ گھرِ سوہِلا ہوئی رام --	----	ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥

ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ
ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥

نِرمل گُݨ ساچے تَنُ مَنُ ساچا
وِچ ساچا پُرکھُ پّربھُ سوئی رام --

ਸਭੁ ਸਚੁ ਵਰਤੈ ਸਚੋ ਬੋਲੈ
ਜੋ ਸਚੁ ਕਰੈ ਸੋ ਹੋਈ ॥

سبھُ سچُ ورتےَ سچو بولےَ
جو سچُ کرےَ سو ہوئی --

ਜਹ ਦੇਖਾ ਤਹ ਸਚੁ ਪਸਰਿਆ
ਅਵਰੁ ਨ ਦੂਜਾ ਕੋਈ ॥

جہ دیکھا تہ سچُ پسرِیا
اورُ ن دُوجا کوئی --

ਸਚੇ ਉਪਜੈ ਸਚਿ ਸਮਾਵੈ
ਮਰਿ ਜਨਮੈ ਦੂਜਾ ਹੋਈ ॥

سچے اُپجےَ سچِ سماوےَ
مرِ جنمےَ دُوجا ہوئی --

ਨਾਨਕ ਸਭੁ ਕਿਛੁ ਆਪੇ ਕਰਤਾ
ਆਪਿ ਕਰਾਵੈ ਸੋਈ ॥੩॥

نانک سبھُ کِچھُ آپے کرتا
آپِ کراوےَ سوئی --3--

ਸਚੇ ਭਗਤ ਸੋਹਹਿ ਦਰਵਾਰੇ
ਸਚੋ ਸਚੁ ਵਖਾਣੇ ਰਾਮ ॥

سچے بھگت سوہہِ دروارے
سچو سچُ وکھاݨے رام --

ਘਟ ਅੰਤਰੇ ਸਾਚੀ ਬਾਣੀ
ਸਾਚੋ ਆਪਿ ਪਛਾਣੇ ਰਾਮ ॥

گھٹ انّترے ساچی باݨی
ساچو آپ پچھاݨے رام --

ਆਪੁ ਪਛਾਣਹਿ ਤਾ ਸਚੁ ਜਾਣਹਿ
ਸਾਚੇ ਸੋਝੀ ਹੋਈ ॥

آپُ پچھاݨہِ تا سچُ جاݨہِ
ساچے سوجھی ہوئی --

ਸਚਾ ਸਬਦੁ ਸਚੀ ਹੈ ਸੋਭਾ
ਸਾਚੇ ਹੀ ਸੁਖੁ ਹੋਈ ॥

سچا سبدُ سچی ہے سوبھا
ساچے ہی سُکھُ ہوئی --

ساچِ رتے بھگت اِک رنّگی
دُوجا رنّگُ ن کوئی ۔۔

ਸਾਚਿ ਰਤੇ ਭਗਤ ਇਕ ਰੰਗੀ
ਦੂਜਾ ਰੰਗੁ ਨ ਕੋਈ ॥

نانک جِس کءُ مستکِ لِکھِیا
تِسُ سچُ پراپتِ ہوئی ۔۔4۔۔2۔۔3۔۔

ਨਾਨਕ ਜਿਸ ਕਉ ਮਸਤਕਿ ਲਿਖਿਆ
ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥

سُوہی مہلا[1] 3 ۔۔ | [1]محلا۔

ਸੂਹੀ ਮਹਲਾ ੩ ॥

جُگ چارے دھن جے بھوے
بِنُ ستِگر سوہاگُ ن ہوئی رام ۔۔

ਜੁਗ ਚਾਰੇ ਧਨ ਜੇ ਭਵੈ
ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥

نہچلُ راجُ سدا ہرِ کیرا
تِسُ بِنُ اورُ ن کوئی رام ۔۔

ਨਿਹਚਲੁ ਰਾਜੁ ਸਦਾ ਹਰਿ ਕੇਰਾ
ਤਿਸੁ ਬਿਨੁ ਅਵਰੁ ਨ ਕੋਈ ਰਾਮ ॥

تِسُ بِنُ اورُ ن کوئی سدا سچُ سوئی
گُرمُکھِ ایکو جاݨِیا ۔۔
Page# [770]
ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ
ਗੁਰਮੁਖਿ ਏਕੋ ਜਾਣਿਆ ॥

دھن پِر میلاوا ہویا
گُرمتی منُ ماݨِیا ۔۔

ਧਨ ਪਿਰ ਮੇਲਾਵਾ ਹੋਆ
ਗੁਰਮਤੀ ਮਨੁ ਮਾਨਿਆ ॥

ستِگُرُ مِلِیا تا ہرِ پائِیا
بِنُ ہرِ ناوے مُکتِ ن ہوئی ۔۔

ਸਤਿਗੁਰੁ ਮਿਲਿਆ ਤਾ ਹਰਿ ਪਾਇਆ
ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥

نانک کامݨِ کنّتے راوے
منِ مانِئے سُکھُ ہوئی ۔۔1۔۔

ਨਾਨਕ ਕਾਮਣਿ ਕੰਤੈ ਰਾਵੇ
ਮਨਿ ਮਾਨਿਐ ਸੁਖੁ ਹੋਈ ॥੧॥

ستِگُرُ سیوِ دھن بالڑِیۓ
ہرِ ورُ پاوہِ سوئی رام ۔۔

ਸਤਿਗੁਰੁ ਸੇਵਿ ਧਨ ਬਾਲੜੀਏ
ਹਰਿ ਵਰੁ ਪਾਵਹਿ ਸੋਈ ਰਾਮ ॥

سدا ہووہِ سوہاگنٹی
پھِر مَیلا ویس ن ہوئی رام --

ਸਦਾ ਹੋਵਹਿ ਸੋਹਾਗਣੀ
ਫਿਰਿ ਮੈਲਾ ਵੇਸੁ ਨ ਹੋਈ ਰਾਮ ॥

پھِر مَیلا ویس ن ہوئی گُرمُکھِ بُوجھے کوئی
ہئُمے مارِ پچھانِیا --

ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ
ਹਉਮੈ ਮਾਰਿ ਪਛਾਣਿਆ ॥

کرنٹی کار کماوے سبدِ سماوے
انترِ ایکو جانِیا --

ਕਰਣੀ ਕਾਰ ਕਮਾਵੈ ਸਬਦਿ ਸਮਾਵੈ
ਅੰਤਰਿ ਏਕੋ ਜਾਣਿਆ ॥

گُرمُکھِ پّربھُ راوے دِنُ راتی آپنٹا
ساچی سوبھا ہوئی --

ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ
ਸਾਚੀ ਸੋਭਾ ਹੋਈ ॥

نانک کامنِٹ پِرُ راوے آپنٹا
روِ رہِیا پّربھُ سوئی --2--

ਨਾਨਕ ਕਾਮਣਿ ਪਿਰੁ ਰਾਵੇ ਆਪਣਾ
ਰਵਿ ਰਹਿਆ ਪ੍ਰਭੁ ਸੋਈ ॥੨॥

گُر کی کار کرے دھن بالڑِیئے
ہرِ ورُ دےءِ مِلائے رام --

ਗੁਰ ਕੀ ਕਾਰ ਕਰੇ ਧਨ ਬਾਲੜੀਏ
ਹਰਿ ਵਰੁ ਦੇਇ ਮਿਲਾਏ ਰਾਮ ॥

ہرِ کے رنّگِ رتی ہے کامنِٹ
مِلِ پّرِیتم سُکھُ پائے رام --

ਹਰਿ ਕੈ ਰੰਗਿ ਰਤੀ ਹੈ ਕਾਮਣਿ
ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥

مِلِ پّرِیتم سُکھُ پائے سچِ سمائے
سچُ ورتے سبھ تھائی --

ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ
ਸਚੁ ਵਰਤੈ ਸਭ ਥਾਈ ॥

سچا سِیگارُ کرے دِنُ راتی
کامنِٹ سچِ سمائی --

ਸਚਾ ਸੀਗਾਰੁ ਕਰੇ ਦਿਨੁ ਰਾਤੀ
ਕਾਮਣਿ ਸਚਿ ਸਮਾਈ ॥

ہرِ سُکھداتا سبدِ پچھاتا
کامنِڑ لِئیا کنّٹھِ لاۓ --

ਹਰਿ ਸੁਖਦਾਤਾ ਸਬਦਿ ਪਛਾਤਾ
ਕਾਮਣਿ ਲਇਆ ਕੰਠਿ ਲਾਏ ॥

نانک مہلی[1] مہلُ[2] پچھاڑٗے
گُرمتی ہرِ پاۓ --3-- | [1]محلی- [2]محلُ-

ਨਾਨਕ ਮਹਲੀ ਮਹਲੁ ਪਛਾਣੈ
ਗੁਰਮਤੀ ਹਰਿ ਪਾਏ ॥੩॥

سا دھن بالی دھُرِ میلی
میرےَ پّربھِ آپِ مِلائی رام --

ਸਾ ਧਨ ਬਾਲੀ ਧੁਰਿ ਮੇਲੀ
ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥

گُرمتی گھٹِ چانڑُ ہویا
پّربھُ روِ رہِیا سبھ تھائی رام --

ਗੁਰਮਤੀ ਘਟਿ ਚਾਨਣੁ ਹੋਆ
ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥

پّربھُ روِ رہِیا سبھُ تھائی منّنِ وسائی
پُوربِ لِکھِیا پائِیا --

ਪ੍ਰਭੁ ਰਵਿ ਰਹਿਆ ਸਭੁ ਥਾਈ ਮੰਨਿ ਵਸਾਈ
ਪੂਰਬਿ ਲਿਖਿਆ ਪਾਇਆ ॥

سیج سُکھالی میرے پّربھ بھاڑٗی
سچُ سِیگارُ بنڑائِیا --

ਸੇਜ ਸੁਖਾਲੀ ਮੇਰੇ ਪ੍ਰਭ ਭਾਣੀ
ਸਚੁ ਸੀਗਾਰੁ ਬਣਾਇਆ ॥

کامنڑِ نِرمل ہئُمےَ ملُ کھوئی
گُرمتِ سچِ سمائی --

ਕਾਮਣਿ ਨਿਰਮਲ ਹਉਮੈ ਮਲੁ ਖੋਈ
ਗੁਰਮਤਿ ਸਚਿ ਸਮਾਈ ॥

نانک آپِ مِلائی کرتےَ
نامُ نوےَ نِدھِ پائی --4--3--4--

ਨਾਨਕ ਆਪਿ ਮਿਲਾਈ ਕਰਤੈ
ਨਾਮੁ ਨਵੈ ਨਿਧਿ ਪਾਈ ॥੪॥੩॥੪॥

سُوہی مہلا[1] 3 -- | [1]محلا-

ਸੂਹੀ ਮਹਲਾ ੩ ॥

ہرِ ہرے ہرِ گُنڑ گاوہُ
ہرِ گُرمُکھے پاۓ رام --

ਹਰਿ ਹਰੇ ਹਰਿ ਗੁਣ ਗਾਵਹੁ
ਹਰਿ ਗੁਰਮੁਖੇ ਪਾਏ ਰਾਮ ॥

اندِنو سبدِ روہُ انہد سبد وجاۓ رام --	----	ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥
انہد سبد وجاۓ ہرِ جیءُ گھرِ آۓ ہرِ گُݨ گاوہُ ناری --	----	ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥
اندِنُ بھگتِ کرہِ گُر آگےَ سا دھن کنّت پیاری --	----	ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ॥
گُر کا سبدُ وسِیا گھٹ انّترِ سے جن سبدِ سُہاۓ --	----	ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥
نانک تِن گھرِ سد ہی سوہِلا ہرِ کرِ کرِپا گھرِ آۓ --1--	----	ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥੧॥
بھگتا منِ آننّدُ بھئِیا ہرِ نامِ رہے لِو لاۓ رام --	----	ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ ॥
گُرمُکھے منُ نِرملُ ہوِیا نِرمل ہرِ گُݨ گاۓ رام --	----	ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥
نِرمل گُݨ گاۓ نامُ منّنِ وساۓ ہرِ کی انمرِت باݨی --	----	ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥
جِنّہ منِ وسِیا سیئی جن نِسترے گھٹِ گھٹِ سبدِ سمائی --	----	ਜਿਨ੍ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥

ਤੇਰੇ ਗੁਣ ਗਾਵਹਿ ਸਹਜਿ ਸਮਾਵਹਿ
ਸਬਦੇ ਮੇਲਿ ਮਿਲਾਏ ॥

تیرے گُݨ گاوہِ سہجِ سماوہِ
سبدے میلِ مِلاۓ ۔۔

Page# [771]

ਨਾਨਕ ਸਫਲ ਜਨਮੁ ਤਿਨ ਕੇਰਾ
ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥

نانک سپھل جنمُ تِن کیرا
جِ ستِگُرِ ہرِ مارگِ پاۓ ۔۔2۔۔

ਸੰਤਸੰਗਤਿ ਸਿਉ ਮੇਲੁ ਭਇਆ
ਹਰਿ ਹਰਿ ਨਾਮਿ ਸਮਾਏ ਰਾਮ ॥

سنّتسنّگتِ سِءُ میلُ بھئیا
ہرِ ہرِ نامِ سماۓ رام ۔۔

ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ
ਹਰਿ ਕੈ ਨਾਮਿ ਲਿਵ ਲਾਏ ਰਾਮ ॥

گُر کےَ سبدِ سد جیون مُکت بھۓ
ہرِ کےَ نامِ لِو لاۓ رام ۔۔

ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ
ਮਨੂਆ ਰਤਾ ਹਰਿ ਨਾਲੇ ॥

ہرِ نامِ چِتُ لاۓ گُرِ میلِ مِلاۓ
منُویا رتا ہرِ نالے ۔۔

ਸੁਖਦਾਤਾ ਪਾਇਆ ਮੋਹੁ ਚੁਕਾਇਆ
ਅਨਦਿਨੁ ਨਾਮੁ ਸਮ੍ਹਾਲੇ ॥

سُکھداتا پائِیا موہُ چُکائِیا
اندِنُ نامُ سمہّالے ۔۔

ਗੁਰ ਸਬਦੇ ਰਾਤਾ ਸਹਜੇ ਮਾਤਾ
ਨਾਮੁ ਮਨਿ ਵਸਾਏ ॥

گُر سبدے راتا سہجے ماتا
نامُ منِ وساۓ ۔۔

ਨਾਨਕ ਤਿਨ ਘਰਿ ਸਦ ਹੀ ਸੋਹਿਲਾ
ਜਿ ਸਤਿਗੁਰ ਸੇਵਿ ਸਮਾਏ ॥੩॥

نانک تِن گھرِ سد ہی سوہِلا
جِ ستِگُر سیوِ سماۓ ۔۔3۔۔

ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ
ਹਰਿ ਕਾ ਮਹਲੁ ਨ ਪਾਇਆ ਰਾਮ ॥

بِنُ ستِگُر جگُ بھرمِ بھُلائِیا
ہرِ کا مہلُ[1] ن پائِیا رام ۔۔ | [1]محل۔

گُرمُکھے اِکِ میلِ مِلائِیا تِن کے دُوکھ گوائِیا رام --	----	ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥
تِن کے دُوکھ گوائِیا جا ہرِ منِ بھائِیا سدا گاوہِ رنّگِ راتے --	----	ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥
ہرِ کے بھگت سدا جن نِرمل جُگِ جُگ سد ہی جاتے --	----	ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥
ساچی بھگتِ کرہِ درِ جاپہِ گھرِ درِ سچا سوئی --	----	ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥
نانک سچا سوہِلا سچی سچُ باݨی سبدے ہی سُکھُ ہوئی --4--4--5--	----	ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥
سُوہی مہلا[1] 3 -- | [1]محلا-	----	ਸੂਹੀ ਮਹਲਾ ੩ ॥
جے لوڑہِ ورُ بالڑِیۓ تا گُر چرݨی چِتُ لاۓ رام --	----	ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
سدا ہووہِ سوہاگݨی ہرِ جیءُ مرےَ ن جاۓ رام --	----	ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
ہرِ جیءُ مرےَ ن جاۓ گُر کےَ سہجِ سُبھاۓ سا دھن کنّت پِیاری --	----	ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥

سچ سنّجمِ سدا ہے نِرمل گُر کے سبدِ سیگاری --	----	ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
میرا پّربھُ ساچا سد ہی ساچا جِن آپے آپُ اُپائِیا --	----	ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
نانک سدا پِرُ راوے آپٹا جِن گُر چرنٹی چِتُ لائِیا --1--	----	ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
پِرُ پائِڑا بالڑیۓ اندِنُ سہجے ماتی رام --	----	ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
گُرمتی مَنِ انندُ بھئِیا تِتُ تنِ مَیلُ ن راتی رام --	----	ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
تِتُ تنِ مَیلُ ن راتی ہرِ پّربھِ راتی میرا پّربھُ میلِ مِلاۓ --	----	ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
اندِنُ راوے ہرِ پّربھُ اپٹا وِچہُ آپُ گواۓ --	----	ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
گُرمتِ پائِیا سہجِ مِلائِیا اپٹے پّریتم راتی --	----	ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
نانک نامُ ملَے وڈِیائی پّربھُ راوے رنگِ راتی --2--	----	ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥

پِرُ راوے راتڑِیۓ پِر کا مہلُ[1] تِن پائِیا رام -- | محلُ[1]-	----	ਪਿਰੁ ਰਾਵੇ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
سو سہو اتِ نِرملُ داتا جِن وِچہُ آپُ گوائِیا رام --	----	ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
وِچہُ موہُ چُکائِیا جا ہرِ بھائِیا ہرِ کامنڑِ منِ بھانْی --	----	ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
اندِنُ گُنڑ گاوےَ نِت ساچے کتھے اکتھ کہانْی --	----	ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
جُگ چارے ساچا ایکو ورتےَ بِنُ گُر کِنےَ ن پائِیا --	----	ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
نانک رنگِ روےَ رنگِ راتی جِنِ ہرِ سیتی چِتُ لائِیا --3--	----	ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
کامنڑِ منِ سوہِلڑا ساجن ملے پیارے رام --	Page# [772]	ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥
گُرمتی منُ نِرملُ ہوِیا ہرِ راکھِیا اُرِ دھارے رام --	----	ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥
ہرِ راکھِیا اُرِ دھارے اپنا کارجُ سوارے گُرمتی ہرِ جاتا --	----	ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥

پّریتمِ موہِ لئِیا منُ میرا پائِیا کرم بِدھاتا --	----	ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥
ستِگُرُ سیوِ سدا سُکھُ پائِیا ہرِ وسِیا مّنِ مُرارے --	----	ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥
نانک میلِ لئی گُرِ اپُنےَ گُر کےَ سبدِ سوارے --4--5--6--	----	ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥
سُوہی مہلا[1] 3 -- | [1]محلا	----	ਸੂਹੀ ਮਹਲਾ ੩ ॥
سوہِلڑا ہرِ رام نامُ گُر سبدی وِیچارے رام --	----	ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ਰਾਮ ॥
ہرِ منُ تنو گُرمُکھِ بھیجےَ رام نامُ پیارے رام --	----	ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ ॥
رام نامُ پیارے سبھِ کُل اُدھارے رام نامُ مُکھِ بانْی --	----	ਰਾਮ ਨਾਮੁ ਪਿਆਰੇ ਸਭਿ ਕੁਲ ਉਧਾਰੇ ਰਾਮ ਨਾਮੁ ਮੁਖਿ ਬਾਣੀ ॥
آونْ جانْ رہے سُکھُ پائِیا گھرِ انہد سُرتِ سمانْی --	----	ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥
ہرِ ہرِ ایکو پائِیا ہرِ پّربھُ نانک کِرپا دھارے --	----	ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥
سوہِلڑا ہرِ رام نامُ گُر سبدی وِیچارے --1--	----	ਸੋਹਿਲੜਾ ਹਰਿ ਰਾਮ ਨਾਮੁ ਗੁਰ ਸਬਦੀ ਵੀਚਾਰੇ ॥੧॥

ہم نیوی پّربھُ اتِ اُوچا
کِءُ کرِ مِلِیا جائے رام --

ਹਮ ਨੀਵੀ ਪ੍ਰਭੁ ਅਤਿ ਊਚਾ
ਕਿਉ ਕਰਿ ਮਿਲਿਆ ਜਾਏ ਰਾਮ ॥

گُرِ میلی بہُ کِرپا دھاری
ہرِ کے سبدِ سُبھائے رام --

ਗੁਰਿ ਮੇਲੀ ਬਹੁ ਕਿਰਪਾ ਧਾਰੀ
ਹਰਿ ਕੈ ਸਬਦਿ ਸੁਭਾਏ ਰਾਮ ॥

مِلُ سبدِ سُبھائے آپُ گوائے
رنّگ سِءُ رلِیا ماݨے --

ਮਿਲੁ ਸਬਦਿ ਸੁਭਾਏ ਆਪੁ ਗਵਾਏ
ਰੰਗ ਸਿਉ ਰਲੀਆ ਮਾਣੇ ॥

سیج سُکھالی جا پّربھُ بھائیا
ہرِ ہرِ نامِ سماݨے --

ਸੇਜ ਸੁਖਾਲੀ ਜਾ ਪ੍ਰਭੁ ਭਾਇਆ
ਹਰਿ ਹਰਿ ਨਾਮਿ ਸਮਾਣੇ ॥

نانک سوہاگݨِ سا وڈبھاگی
جے چلےَ ستِگُر بھائے --

ਨਾਨਕ ਸੋਹਾਗਣਿ ਸਾ ਵਡਭਾਗੀ
ਜੇ ਚਲੈ ਸਤਿਗੁਰ ਭਾਏ ॥

ہم نیوی پّربھُ اتِ اُوچا
کِءُ کرِ مِلِیا جائے رام --2--

ਹਮ ਨੀਵੀ ਪ੍ਰਭੁ ਅਤਿ ਊਚਾ
ਕਿਉ ਕਰਿ ਮਿਲਿਆ ਜਾਏ ਰਾਮ ॥੨॥

گھٹِ گھٹے سبھنا وِچ ایکو
ایکو رام بھتارو رام --

ਘਟਿ ਘਟੇ ਸਭਨਾ ਵਿਚਿ ਏਕੋ
ਏਕੋ ਰਾਮ ਭਤਾਰੋ ਰਾਮ ॥

اِکنا پّربھُ دُورِ وسےَ
اِکنا منِ آدھارو رام --

ਇਕਨਾ ਪ੍ਰਭੁ ਦੂਰਿ ਵਸੈ
ਇਕਨਾ ਮਨਿ ਆਧਾਰੋ ਰਾਮ ॥

اِکنا من آدھارو سِرجݨہارو
وڈبھاگی گُرُ پائِیا --

ਇਕਨਾ ਮਨ ਆਧਾਰੋ ਸਿਰਜਣਹਾਰੋ
ਵਡਭਾਗੀ ਗੁਰੁ ਪਾਇਆ ॥

گھٹِ گھٹِ ہرِ پرّبھُ ایکو سُیامی گرُمکھِ الکھُ لکھائِیا --	----	ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ ਗੁਰਮੁਖਿ ਅਲਖੁ ਲਖਾਇਆ ॥
سہجے انۡدُ ہوِیا منُ مانِیا نانک برّہم بیچارو --	----	ਸਹਜੇ ਅਨਦੁ ਹੋਆ ਮਨੁ ਮਾਨਿਆ ਨਾਨਕ ਬ੍ਰਹਮ ਬੀਚਾਰੋ ॥
گھٹِ گھٹے سبھنا وِچِ ایکو ایکو رام بھتارو رام --3--	----	ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥੩॥
گرُ سیونِ ستِگُرُ داتا ہرِ ہرِ نامِ سمائِیا رام --	----	ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਇਆ ਰਾਮ ॥
ہرِ دھوڑِ دیوہُ مےَ پُورے گُر کی ہم پاپی مُکتُ کرائِیا رام --	----	ਹਰਿ ਧੂੜਿ ਦੇਵਹੁ ਮੈ ਪੂਰੇ ਗੁਰ ਕੀ ਹਮ ਪਾਪੀ ਮੁਕਤੁ ਕਰਾਇਆ ਰਾਮ ॥
پاپی مُکتُ کرائے آپُ گوائے نِج گھرِ پائِیا واسا --	----	ਪਾਪੀ ਮੁਕਤੁ ਕਰਾਏ ਆਪੁ ਗਵਾਏ ਨਿਜ ਘਰਿ ਪਾਇਆ ਵਾਸਾ ॥
بِبیک بُدھی سُکھِ رَیݨِ وِہاݨی گُرمتِ نامِ پرّگاسا --	----	ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ ॥
ہرِ ہرِ انۡدُ بھئِیا دِنُ راتی نانک ہرِ میٹھ لگائے --	----	ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ ॥
گرُ سیونِ ستِگُرُ داتا ہرِ ہرِ نامِ سمائے --12--7--5--7--6--4--	----	ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥

راگُ سُوہی مہلا[1] 4 چھنّت گھرُ 1 | محلا[1]-	----	ਰਾਗੁ ਸੂਹੀ ਮਹਲਾ ੪ ਛੰਤ ਘਰੁ ੧
ੴ ستِگُر پرسادِ --	Page# [773]	ੴ ਸਤਿਗੁਰ ਪ੍ਰਸਾਦਿ ॥
ستِگُرُ پُرکھُ مِلاۓ اوگنؕ وِکنّا گُنؕ روا بلِ رام جیءُ --	----	ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥
ہرِ ہرِ نامُ دھیاۓ گُربانؕی نِت نِت چوا بلِ رام جیءُ --	----	ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥
گُربانؕی سد میٹھی لاگی پاپ وِکار گوائِیا --	----	ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥
ہئُمےَ روگُ گئِیا بھءُ بھاگا سہجے سہجِ مِلائِیا --	----	ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥
کائِیا سیج گُر سبدِ سُکھالی گِیان تتِ کرِ بھوگو --	----	ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥
اندِنُ سُکھِ مانؕے نِت رلِیا نانک دھُرِ سنّجوگو --1--	----	ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥
ستُ سنّتوکھُ کرِ بھاءُ کُڑمُ کُڑمائی آئِیا بلِ رام جیءُ --	----	ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥
سنّت جنا کرِ میلُ گُربانؕی گاوائِیا بلِ رام جیءُ --	----	ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥

باݨی گُر گائی پرم گتِ پائی
پنّچ ملے سوہائِیا --

ਬਾਣੀ ਗੁਰ ਗਾਈ ਪਰਮ ਗਤਿ ਪਾਈ
ਪੰਚ ਮਿਲੇ ਸੋਹਾਇਆ ॥

گِئیا کرودھُ ممتا تنِ ناٹھی
پاکھنّڈُ بھرمُ گوائِیا --

ਗਇਆ ਕਰੋਧੁ ਮਮਤਾ ਤਨਿ ਨਾਠੀ
ਪਾਖੰਡੁ ਭਰਮੁ ਗਵਾਇਆ ॥

ہئُمےَ پِیر گئی سُکھُ پائِیا
آروگت بھۓ سرِیرا --

ਹਉਮੈ ਪੀਰ ਗਈ ਸੁਖੁ ਪਾਇਆ
ਆਰੋਗਤ ਭਏ ਸਰੀਰਾ ॥

گُر پرسادی برّہمُ پچھاتا
نانک گُݨی گہِیرا --2--

ਗੁਰ ਪਰਸਾਦੀ ਬ੍ਰਹਮੁ ਪਛਾਤਾ
ਨਾਨਕ ਗੁਣੀ ਗਹੀਰਾ ॥੨॥

منمُکھِ وِچھُڑی دُورِ
مہلُ[1] ن پاۓ بلِ گئی بلِ رام جیءُ -- |

ਮਨਮੁਖਿ ਵਿਛੁੜੀ ਦੂਰਿ
ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ
॥

[1] محلُ-

انّترِ ممتا کُورِ
کُوڑُ وِہاجھے کُوڑِ لئی بلِ رام جیءُ --

ਅੰਤਰਿ ਮਮਤਾ ਕੂਰਿ
ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥

کُوڑُ کپٹُ کماوےَ مہا دُکھُ پاوےَ
وِݨُ ستِگُر مگُ ن پائِیا --

ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ
ਵਿਣੁ ਸਤਿਗੁਰ ਮਗੁ ਨ ਪਾਇਆ ॥

اُجھڑ پنّتھِ بھرّمےَ گاواری
کھِنُ کھِنُ دھکے کھائِیا --

ਉਝੜ ਪੰਥਿ ਭ੍ਰਮੈ ਗਾਵਾਰੀ
ਖਿਨੁ ਖਿਨੁ ਧਕੇ ਖਾਇਆ ॥

آپے دئِیا کرے پرّبھُ داتا
ستِگُرُ پُرکھُ مِلاۓ --

ਆਪੇ ਦਇਆ ਕਰੇ ਪ੍ਰਭੁ ਦਾਤਾ
ਸਤਿਗੁਰੁ ਪੁਰਖੁ ਮਿਲਾਏ ॥

جنم جنم کے وِچھُڑے جن میلے نانک سہجِ سُبھائے --3--	----	ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥
آئیا لگنُ گنائِ ہِردےَ دھن اوماہِیا بلِ رام جیءُ --	----	ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥
پنّڈِت پادھے آنْ پتی بہِ واچائِیا بلِ رام جیءُ --	----	ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥
پتی واچائی منِ وجی ودھائی جب ساجن سُنے گھرِ آئے --	----	ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥
گُنی گیانی بہِ متا پکائِیا پھیرے تتُ دِوائے --	----	ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥
ورُ پائِیا پُرکھُ اگنّمُ اگوچرُ سد نوتنُ بال سکھائی --	----	ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥
نانک کِرپا کرِ کے میلے وِچھُڑِ کدے ن جائی --4--1--	----	ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥
سُوہی مہلا[1] 4 -- | محلا[1]-	----	ਸੂਹੀ ਮਹਲਾ ੪ ॥
ہرِ پہِلڑی لاو پرورِتی کرم دِرڑائِیا بلِ رام جیءُ --	----	ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
بانْی برہما ویدُ دھرمُ دِرڑہُ پاپ تجائِیا بلِ رام جیءُ --	----	ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥

دھرمُ دِرڑھُ ہرِ نامُ دھِیاوہُ سِمرِتِ نامُ دِرڑائِیا ـــ	----	ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ستِگُرُ گُرُ پُورا آرادھہُ سبھِ کِلوِکھ پاپ گوائِیا ـــ	----	ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
سہج اننّدُ ہوِیا وڈبھاگی منِ ہرِ ہرِ میٹھا لائِیا ـــ	----	ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
جنُ کہے نانکُ لاو پہِلی آرنّبھُ کاجُ رچائِیا ـــ1ـــ	----	ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
ہرِ دُوجڑی لاو ستِگُرُ پُرکھُ مِلائِیا بلِ رام جیءُ ـــ	Page# [774]	ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
نِربھءُ بھےَ منُ ہوءِ ہئُمےَ میَلُ گوائِیا بلِ رام جیءُ ـــ	----	ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
نِرملُ بھءُ پائِیا ہرِ گُنْ گائِیا ہرِ ویکھےَ رامُ ہدُورے[1] ـــ | [1]حدُورے ـ	----	ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
ہرِ آتم رامُ پسارِیا سُیامی سرب رہِیا بھرپُورے ـــ	----	ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
انّترِ باہرِ ہرِ پرّبھُ ایکو مِلِ ہرِ جن منّگل گاۓ ـــ	----	ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥

جن نانک دُوجی لاو چلائی انہد سبد وجائے --2--	----	ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
ہر تیجڑی لاو مِن چاؤ بھئیا بَیرا گییا بلِ رام جیءُ --	----	ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
سنّت جنا ہر میلُ ہر پائیا وڈبھا گییا بلِ رام جیءُ --	----	ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
نرملُ ہر پائیا ہر گُن گائیا مُکھ بولی ہر بانٗی --	----	ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
سنّت جنا وڈبھاگی پائیا ہر کتھیۓ اکتھ کہانٗی --	----	ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
ہِردے ہر ہر ہر دھُن اُپجی ہر جپیۓ مستکِ بھاگُ جیءُ --	----	ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
جنُ نانکُ بولے تیجی لاوے ہر اُپجے مِن بَیراگُ جیءُ --3--	----	ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
ہر چئُتھڑی لاو مِن سہجُ بھئیا ہر پائیا بلِ رام جیءُ --	----	ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
گُرمُکھ مِلیا سُبھاءِ ہر مِن تن میٹھا لائیا بلِ رام جیءُ --	----	ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥

ہرِ میٹھا لائیا میرے پّربھ بھائیا اندِنُ ہرِ لو لائی --	----	ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
من چِندِیا پھلُ پائیا سُیامی ہرِ نامِ وجی وادھائی --	----	ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
ہرِ پّربھِ ٹھاکُرِ کاجُ رچائیا دھن ہِردے نامِ وِگاسی --	----	ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
جنُ نانکُ بولے چئُتھی لاوے ہرِ پائیا پّربھُ اوِناسی --4--2--	----	ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگُ سُوہی چھنّت مہلا[1] 4 گھرُ 2 -- |	----	ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥
[1]محلا–		
گُرمُکھِ ہرِ گُݨ گاۓ --	----	ਗੁਰਮੁਖਿ ਹਰਿ ਗੁਣ ਗਾਏ ॥
ہِردے رسن رساۓ --	----	ਹਿਰਦੈ ਰਸਨ ਰਸਾਏ ॥
ہرِ رسن رساۓ میرے پّربھ بھاۓ مِلیا سہجِ سُبھاۓ --	----	ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥
اندِنُ بھوگ بھوگے سُکھِ سووے سبدِ رہے لِو لاۓ --	----	ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥
وڈّے بھاگِ گُرُ پُورا پائیۓ اندِنُ نامُ دھِیاۓ --	----	ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥

سہجے سہج مِلیا جگجیونُ نانک سُنّن سماۓ --1--	----	ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥
سنگتِ سنّت مِلاۓ --	----	ਸੰਗਤਿ ਸੰਤ ਮਿਲਾਏ ॥
ہرِ سرِ نِرملِ ناۓ --	----	ਹਰਿ ਸਰਿ ਨਿਰਮਲਿ ਨਾਏ ॥
نِرملِ جلِ ناۓ مَیلُ گواۓ بھۓ پوِتُ سرِیرا --	----	ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥
دُرمتِ مَیلُ گئی بھّرمُ بھاگا ہئُمےَ بِنٹھی پیرا --	----	ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥
ندرِ پرّبھو ستسنّگتِ پائی نِج گھرِ ہویا واسا --	----	ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥
ہرِ منّگل رسِ رسن رساۓ نانک نامُ پرّگاسا --2--	----	ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥੨॥
انترِ رتنُ بیچارے --	Page# [775]	ਅੰਤਰਿ ਰਤਨੁ ਬੀਚਾਰੇ ॥
گُرمُکھِ نامُ پیارے --	----	ਗੁਰਮੁਖਿ ਨਾਮੁ ਪਿਆਰੇ ॥
ہرِ نامُ پیارے سبدِ نِستارے اگیانُ ادھیرُ گوائِیا --	----	ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥
گیانُ پرّچنڈُ بلِیا گھٹِ چانݨُ گھر منّدر سوہائِیا --	----	ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥

تنُ منُ ارپِ سِیگار بݨائے ہرِ پرّبھ ساچے بھائِیا ـ ـ	----	ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥
جو پرّبھُ کہےَ سوئی پرُ کیجےَ نانک انّکِ سمائِیا ـ ـ3ـ ـ	----	ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥
ہرِ پرّبھِ کاجُ رچائِیا ـ ـ	----	ਹਰਿ ਪ੍ਰਭਿ ਕਾਜੁ ਰਚਾਇਆ ॥
گُرمُکھِ وِییاہݨِ آئِیا ـ ـ	----	ਗੁਰਮੁਖਿ ਵੀਆਹਣਿ ਆਇਆ ॥
وِییاہݨِ آئِیا گُرمُکھِ ہرِ پائِیا سا دھن کنّت پِیاری ـ ـ	----	ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥
سنّت جنا مِلِ منّگل گائے ہرِ جیءُ آپِ سواری ـ ـ	----	ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥
سُرِ نر گݨ گنّدھرب مِلِ آئے اپُورب جنّج بݨائی ـ ـ	----	ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥
نانک پرّبھُ پائِیا مےَ ساچا نا کدے مرےَ ن جائی ـ ـ3ـ ـ1ـ ـ4ـ ـ	----	ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥
راگُ سُوہی چھنّت مہلا[1] 4 گھرُ 3 ـ ـ |	----	ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ॥
ੴ ستِگُر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥

[1] محلا ـ

آوہو سنّت جنہُ گُنڑ گاوہ گووِنّد کیرے رام --	----	ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥
گُرمُکھِ مِلِ رہیئَے گھرِ واجہِ سبد گھنیرے رام --	----	ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥
سبد گھنیرے ہرِ پرّبھ تیرے تُو کرتا سبھ تھائی --	----	ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥
اہِنِس جپی سدا سالاہی[1] ساچ سبدِ لِو لائی -- | سالاحی[1]-	----	ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥
اندِنُ سہجِ رہےَ رنّگِ راتا رام نامُ رِد پُوجا --	----	ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥
نانکُ گُرمُکھِ ایکُ پچھانڑَے اورُ ن جانڑَے دُوجا --1--	----	ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥
سبھ مہِ روِ رہِیا سو پرّبھُ انتّرجامی رام --	----	ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥
گُر سبدِ روےَ روِ رہِیا سو پرّبھُ میرا سُیامی رام --	----	ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥
پرّبھُ میرا سُیامی انتّرجامی گھٹِ گھٹِ روِیا سوئی --	----	ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥

گُرمتِ سچُ پائیۓ سہجِ سمائیۓ تِس بِنُ اورُ ن کوئی --	----	ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥
سہجے گُنْ گاوا جے پّربھ بھاوا آپے لۓ مِلاۓ --	----	ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥
نانک سو پّربھُ سبدے جاپۓ اہِنِس نامُ دھِیاۓ --2--	----	ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥
اِہُ جگو دُتّرُ منمُکھُ پارِ ن پائی رام --	----	ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥
انترے ہئُمےَ ممتا کامُ کّرودھُ چتُرائی رام --	----	ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥
انترِ چتُرائی تھاءِ ن پائی بِرتھا جنمُ گوائِیا --	----	ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥
جم مگِ دُکھُ پاوے چوٹا کھاوے انتِ گئِیا پچھتائِیا --	----	ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥
بِنُ ناوے کو بیلی ناہی پُتُ کُٹنّبُ سُتُ بھائی --	----	ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥
نانک مائِیا موہُ پسارا آگےَ ساتھِ ن جائی --3--	----	ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥

ہءُ پُوچھءُ اپنا سِتگُرُ داتا کِن بِدھِ دُترُ ترِیۓَ رام --	----	ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥
سِتگُر بھاءِ چلہُ جِیوتِیا اِو مرِیۓَ رام --	----	ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥
جِیوتِیا مرِیۓَ بھئُجلُ ترِیۓَ گُرمُکھِ نامِ سماوےَ --	----	ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥
پُورا پُرکھُ پائِیا وڈبھاگی سچِ نامِ لِو لاوےَ --	----	ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥
متِ پرگاسُ بھئی منُ مانِیا رام نامِ وڈِیائی --	Page# [776]	ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥
نانک پ٘ربھُ پائِیا سبدِ مِلائِیا جوتی جوتِ مِلائی --4--1--4--	----	ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥
سُوہی مہلا[1] 4 گھرُ 5 | [1]محلا-	----	ਸੂਹੀ ਮਹਲਾ ੪ ਘਰੁ ੫
ੴ سِتگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
گُرُ سنّت جنو پِیارا مےَ مِلِیا میری ت٘رِسنا بُجھِ گئِیاسے --	----	ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥
ہءُ منُ تنُ دیوا سِتگُرےَ مےَ میلے پ٘ربھ گُنّتاسے --	----	ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥

دھنُ دھنّنُ گرُو وڈ پُرکھُ ہےَ	----	ਧਨੁ ਧੰਨੁ ਗੁਰੂ ਵਡ ਪੁਰਖੁ ਹੈ
مےَ دسے ہرِ ساباسے --		ਮੈ ਦਸੇ ਹਰਿ ਸਾਬਾਸੇ ॥
وڈبھاگی ہرِ پائِیا	----	ਵਡਭਾਗੀ ਹਰਿ ਪਾਇਆ
جن نانک نامِ وِگاسے --1--		ਜਨ ਨਾਨਕ ਨਾਮਿ ਵਿਗਾਸੇ ॥੧॥
گرُ سجنُ پِیارا مےَ مِلِیا	----	ਗੁਰੁ ਸਜਣੁ ਪਿਆਰਾ ਮੈ ਮਿਲਿਆ
ہرِ مارگُ پنّتھُ دساہا --		ਹਰਿ ਮਾਰਗੁ ਪੰਥੁ ਦਸਾਹਾ ॥
گھرِ آوہُ چِری وِچھُنّنِیا	----	ਘਰਿ ਆਵਹੁ ਚਿਰੀ ਵਿਛੁੰਨਿਆ
مِلُ سبدِ گرُو پرّبھ ناہا --		ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥
ہءُ تُجھ باجھہُ کھری اُڈِینِیا	----	ਹਉ ਤੁਝੁ ਬਾਝਹੁ ਖਰੀ ਉਡੀਣੀਆ
جِءُ جل بِنُ مِینُ مراہا --		ਜਿਉ ਜਲ ਬਿਨੁ ਮੀਨੁ ਮਰਾਹਾ ॥
وڈبھاگی ہرِ دھِیائِیا	----	ਵਡਭਾਗੀ ਹਰਿ ਧਿਆਇਆ
جن نانک نامِ سماہا --2--		ਜਨ ਨਾਨਕ ਨਾਮਿ ਸਮਾਹਾ ॥੨॥
منُ دہ دِس چلِ چلِ بھرمِیا	----	ਮਨੁ ਦਹ ਦਿਸਿ ਚਲਿ ਚਲਿ ਭਰਮਿਆ
منمُکھ بھرمِ بھُلائِیا --		ਮਨਮੁਖੁ ਭਰਮਿ ਭੁਲਾਇਆ ॥
نِت آسا منِ چِتوے	----	ਨਿਤ ਆਸਾ ਮਨਿ ਚਿਤਵੈ
من ترِسنا بھُکھ لگائِیا --		ਮਨ ਤ੍ਰਿਸਨਾ ਭੁਖ ਲਗਾਇਆ ॥
انتا دھنُ دھرِ دبِیا	----	ਅਨਤਾ ਧਨੁ ਧਰਿ ਦਬਿਆ
پھرِ بِکھُ بھالن گئِیا --		ਫਿਰਿ ਬਿਖੁ ਭਾਲਣ ਗਇਆ ॥

جن نانک نامُ سلاہِ[1] تُو بِنُ ناوے پچِ پچِ مُئِیا ۔۔3۔۔ | [1]سلاحِ۔	----	ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥
گُرُ سُنّدرُ موہنُ پاءِ کرے ہرِ پّریم باݨی منُ مارِیا ۔۔	----	ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
میرے ہِردے سُدھِ بُدھِ وِسرِ گئی من آسا چِنّت وِسارِیا ۔۔	----	ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥
مے انّترِ ویدن پّریم کی گُر دیکھت منُ سادھارِیا ۔۔	----	ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥
وڈبھاگی پّربھ آءِ مِلُ جنُ نانکُ کھِنُ کھِنُ وارِیا ۔۔4۔۔1۔۔5۔۔	----	ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥
سُوہی چھنّت مہلا[1] 4 ۔۔ | [1]محلا۔	----	ਸੂਹੀ ਛੰਤ ਮਹਲਾ ੪ ॥
ماریہِسُ وے جن ہئُمے بِکھِیا جِنِ ہرِ پّربھ مِلݨ ن دِتِیا ۔۔	----	ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
دیہ کنّچن وے وںّنِیا اِنِ ہئُمے مارِ وِگُتِیا ۔۔	----	ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
موہُ مائِیا وے سبھ کالکھا اِنِ منمُکھِ مُوڑِ سجُتِیا ۔۔	----	ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥

جن نانک گُرمُکھِ اُبرے گُر سبدی ہئُمےَ چھُٹِیا --1--	----	ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥
وسِ آنِہُ وے جن اِسُ من کءُ منُ باسے جِءُ نِت بھئُدِیا --	----	ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥
دُکھِ رَینِ وے وِہاݨِیا نِت آسا آس کریدِیا --	----	ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥
گُرُ پائِیا وے سنّت جنو منِ آس پُوری ہرِ چئُدِیا --	----	ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥
جن نانک پّربھ دیہُ متی چھڈِ آسا نِت سُکھِ سئُدِیا --2--	----	ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
سا دھن آسا چِت کرے رام راجِیا ہرِ پّربھ سیجڑِیئَے آئی --	----	ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥
میرا ٹھاکُرُ اگم دئِیالُ ہےَ رام راجِیا کرِ کِرپا لیہُ مِلائی --	----	ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥
میرےَ منِ تنِ لوچا گُرمُکھے رام راجِیا ہرِ سردھا سیج وِچھائی --	----	ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
جن نانک ہرِ پّربھ بھاݨِیا رام راجِیا مِلِیا سہِج سُبھائی --3--	Page# [777]	ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥

اِکتُ سیجےَ ہرِ پڑبھو رام راجِیا گُرُ دسے ہرِ میلیئی --	----	ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
مےَ منِ تنِ پڑیم بَیراگُ ہےَ رام راجِیا گُرُ میلے کِرپا کریئی --	----	ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
ہءُ گُر وِٹہُ گھولِ گھُمائِیا رام راجِیا جیءُ ستِگُر آگےَ دیئی --	----	ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
گُرُ تُٹھا جیءُ رام راجِیا جن نانک ہرِ میلیئی	----	ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
--4--2--6--5--7--6--18--		
راگُ سُوہی چھنّت مہلا[1] 5 گھرُ 1 | [1]محلا-	----	ਰਾਗੁ ਸੂਹੀ ਛੰਤ ਮਹਲਾ ੫ ਘਰੁ ੧
ੴ ستِگُر پڑسادِ --	----	ੴ ਸਤਿਗੁਰ ਪ੍ਰਸਾਦਿ ॥
سُنِ باورے تُو کاۓ دیکھِ بھُلانا --	----	ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥
سُنِ باورے نیہُ کُوڑا لائِئو کُسنّبھ رنّگانا --	----	ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥
کُوڑی ڈیکھِ بھُلو اڈھُ لہےَ ن مُلو گوِود نامُ مجِیٹھا --	----	ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥
تھِیوہِ لالا اتِ گُلالا سبدُ چِینِ گُر میٹھا --	----	ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥

مِتھِیا موہِ مگن تھی رہِیا جھُوٹھ سنگِ لپٹانا --	----	ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥
نانک دِین سرنِ کرپا ندھِ راکھُ لاج بھگتانا --1--	----	ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥
سُنِ باورے سیوِ ٹھاکُرُ ناتھُ پراݨا --	----	ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥
سُنِ باورے جو آئِیا تِس جاݨا --	----	ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥
نِہچلُ ہبھ وَیسی سُنِ پردیسی سنتسنّگِ مِل رہیئے --	----	ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥
ہرِ پائیئے بھاگی سُنِ بیَراگی چرنْ پّربھُو گہِ رہیئے --	----	ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥
ایہُ منُ دِیجے سنَک ن کیجے گُرمُکھِ تجِ بہُ ماݨا --	----	ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥
نانک دِین بھگت بھو تارنْ تیرے کیا گُنْ آکھِ وکھاݨا --2--	----	ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥
سُنِ باورے کیا کیجے کُوڑا مانو --	----	ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥
سُنِ باورے ہبھُ وَیسی گربُ گُمانو --	----	ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥
نِہچلُ ہبھ جاݨا مِتھِیا ماݨا سنّت پّربھُو ہوءِ داسا --	----	ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥

جِیوت مرِیئےَ بھئُجلُ ترِیئےَ جے تھیِوَے کرمِ لِکھِیاسا ۔۔	----	ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥
گُرُ سیوِجےَ انّمرِتُ پیِجےَ جِسُ لاوہِ سہجِ دھِیانو ۔۔	----	ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥
نانکُ سرنھِ پئِیا ہرِ دُیارے ہءُ بلِ بلِ سد کُربانو[1] ۔۔3۔۔ | [1]قُربانو۔	----	ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥
سُنھِ باورے متُ جانھہِ پ٘ربھُ مےَ پائِیا ۔۔	----	ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥
سُنھِ باورے تھیءُ رینھُ جِنی پ٘ربھُ دھِیائِیا ۔۔	----	ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥
جِنِ پ٘ربھُ دھِیائِیا تِنِ سُکھُ پائِیا وڈبھاگی درسنُ پائیِئےَ ۔۔	----	ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥
تھیءُ نِمانھا سد کُربانھا[1] سگلا آپُ مِٹائیِئےَ ۔۔ | [1]قُربانھا۔	----	ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥
اوہُ دھنُ بھاگ سُدھا جِنِ پ٘ربھُ لدھا ہم تِسُ پہِ آپُ ویچائِیا ۔۔	----	ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥
نانک دِین سرنھِ سُکھ ساگر راکھُ لاج اپنائِیا ۔۔4۔۔1۔۔	----	ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥
سُوہی مہلا[1] 5 ۔۔ | [1]محلا۔	----	ਸੂਹੀ ਮਹਲਾ ੫ ॥

ہر چرنْ کمل کی ٹیک ستگُرِ دِتی تُس کے بِل رام جیءُ --	----	ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
ہر انّمرتِ بھرے بھنڈار سبھُ کِچھُ ہےَ گھرِ تِس کے بلِ رام جیءُ --	----	ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
بابُلُ میرا وڈ سمرتھا کرنْ کارنْ پّربھُ ہارا --	Page# [778]	ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
جِسُ سِمرت دُکھُ کوئی ن لاگےَ بھئُجلُ پارِ اُتارا --	----	ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
آدِ جُگادِ بھگتن کا راکھا اُستتِ کرِ کرِ جیوا --	----	ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
نانک نامُ مہا رسُ میٹھا اندِنُ منِ تنِ پیوا --1--	----	ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥
ہرِ آپے لئے مِلاءِ کِءُ ویچھوڑا تھیوئی بلِ رام جیءُ --	----	ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥
جِس نو تیری ٹیک سو سدا سد جیوئی بلِ رام جیءُ --	----	ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥
تیری ٹیک تُجھَے تے پائی ساچے سِرجنْہارا --	----	ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥

جِس تے کھالی[1] کوئی ناہی اَیسا پرّبھو ہمارا --	[1]خالی-	----	ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥
سنّت جنا مِل منگّلُ گائِیا دِنُ رَینِ آس تُمہّاری --	----	ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹਾਰੀ ॥
سپھلُ درسُ بھیٹِیا گُرُ پُورا نانک سد بلِہاری --2--	----	ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥
سنّمہلِیا سچُ تھانُ مانُ مہتُ سچُ پائِیا بلِ رام جیءُ --	----	ਸੰਮ੍ਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥
ستِگُرُ مِلِیا دئِیالُ گُنْ ابِناسی گائِیا بلِ رام جیءُ --	----	ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥
گُنْ گووِنّد گاءُ نِت نِت پرّانْ پرّیتم سُیامِیا --	----	ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥
سُبھ دِوس آۓ گہِ کنّٹھِ لاۓ ملے انتّرجامِیا --	----	ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥
ستُ سنّتوکھُ وجہِ واجے انہدا جھُنْکارے --	----	ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥
سُنِ بھےَ بِناسے سگل نانک پرّبھ پُرکھ کرنْیہارے --3--	----	ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥

اُپجیا تتُ گیانُ ساہُرے پیئیۓ اِکُ ہرِ بلِ رام جی ء --	----	ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥
برمے برہمُ مِلیا کوء ن ساکے بھِنّ کرِ بلِ رام جی ء --	----	ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥
بِسمُ پیکھے بِسمُ سُنیۓ بِسمادُ ندری آئیا --	----	ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥
جلِ تھلِ مہیئلِ پُورن سُیامی گھٹِ گھٹِ رہِیا سمائِیا --	----	ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥
جِس تے اُپجیا تِسُ ماہِ سمائِیا کیمتِ[1] کہنُ ن جائے -- | [1]قیمتِ-	----	ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥
جِس کے چلت ن جاہی لکھنے نانک تِسہِ دھیائے --4--2--	----	ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥
راگُ سُوہی چھنّت مہلا[1] 5 گھرُ 2 | [1]محلا-	----	ਰਾਗੁ ਸੂਹੀ ਛੰਤ ਮਹਲਾ ੫ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
گوبِند گُنْ گاوݨ لاگے --	----	ਗੋਬਿੰਦ ਗੁਣ ਗਾਵਣ ਲਾਗੇ ॥
ہرِ رنگِ اندِنُ جاگے --	----	ਹਰਿ ਰੰਗਿ ਅਨਦਿਨੁ ਜਾਗੇ ॥
ہرِ رنگِ جاگے پاپ بھاگے ملے سنّت پیارِیا --	----	ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥

گُر چرنڑ لاگے بھرم بھاگے کاج سگل سوارِیا ۔۔	----	ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥
سُنڑِ سّروݨ باݨی سہجِ جاݨی ہرِ نامُ جپِ وڈبھاگےَ ۔۔	----	ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥
بِنونّتِ نانک سرنڑِ سُیامی جیءُ پِنّڈُ پّربھ آگےَ ۔۔1۔۔	----	ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥
انہت سبدُ سُہاوا ۔۔	----	ਅਨਹਤ ਸਬਦੁ ਸੁਹਾਵਾ ॥
سچُ منّگلُ ہرِ جسُ گاوا ۔۔	----	ਸਚੁ ਮੰਗਲੁ ਹਰਿ ਜਸੁ ਗਾਵਾ ॥
گُنڑ گاءِ ہرِ ہرِ دُوکھ ناسے رہسُ اُپجےَ منِ گھنڑا ۔۔	----	ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥
منُ تنّنُ نِرملُ دیکھِ درسنُ نامُ پّربھ کا مُکھِ بھنڑا ۔۔	----	ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥
ہوءِ رینڑ سادھُو پّربھ ارادھُو آپنڑے پّربھ بھاوا ۔۔	----	ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥
بِنونّتِ نانک دئِیا دھارہُ سدا ہرِ گُنڑ گاوا ۔۔2۔۔	Page# [779]	ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥
گُر مِلِ ساگرُ ترِیا ۔۔	----	ਗੁਰ ਮਿਲਿ ਸਾਗਰੁ ਤਰਿਆ ॥
ہرِ چرنڑ جپت نِسترِیا ۔۔	----	ਹਰਿ ਚਰਣ ਜਪਤ ਨਿਸਤਰਿਆ ॥

ہرِ چرنْ دھیائے سبھِ پھل پائے مٹے آونڑ جاݨا --	----	ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
بھاءِ بھگتِ سُبھاءِ ہرِ جپِ آپݨے پرّبھ بھاوا --	----	ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
جپِ ایکُ الکھ اپار پُورن تِسُ بِنا نہی کوئی --	----	ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
بِنونّتِ نانکُ گُرِ بھرمُ کھوئیا جت دیکھا تت سوئی --3--	----	ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥
پتِت پاون ہرِ ناما --	----	ਪਤਿਤ ਪਾਵਨ ਹਰਿ ਨਾਮਾ ॥
پُورن سنّت جنا کے کاما --	----	ਪੂਰਨ ਸੰਤ ਜਨਾ ਕੇ ਕਾਮਾ ॥
گُرُ سنّتُ پائیا پرّبھُ دھیائیا سگل اِچھا پُنّیا --	----	ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥
ہؤ تاپ بنسے سدا سرسے پرّبھ ملے چری وِچھُنّیا --	----	ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥
مَنِ ساتِ آئی وجی ودھائی منہُ کدے ن وِیسرے --	----	ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥
بِنونّتِ نانکُ ستگُرِ دِڑائیا سدا بھجُ جگدِیسرے --4--1--3--	----	ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥
راگُ سُوہی چھنّت مہلا[1] 5 گھرُ 3 | [1]محلا	----	ਰਾਗੁ ਸੂਹੀ ਛੰਤ ਮਹਲਾ ੫ ਘਰੁ ੩

ੴ سَتِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
تُوٗ ٹھاکُرو بَیراگرو مےَ جیہی گھݨ چیری رام --	----	ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
تُوٗں ساگرو رتناگرو ہءُ سار ن جاݨا تیری رام --	----	ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
سار ن جاݨا تُوٗ وڈ داݨا کرِ مِہرمّتِ سانْئی --	----	ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
کِرپا کیجےَ سا متِ دِجےَ آٹھ پہر تُدھُ دھِیائی --	----	ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
گربُ ن کیجےَ ریݨ ہووِجےَ تا گتِ جیئرے تیری --	----	ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
سبھ اُوپرِ نانک کا ٹھاکُرُ مےَ جیہی گھݨ چیری رام --1--	----	ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥
تُمّ گہُر اتِ گہِر گنّبھیرا تُم پِر ہم بہُرِییا رام --	----	ਤੁਮ੍ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥
تُم وڈے وڈے وڈ اُوچے ہءُ اِتنیک لہُرِییا رام --	----	ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥
ہءُ کِچھُ ناہی ایکو تُوٗہےَ آپے آپِ سُجانا --	----	ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥

انمّرِت دِرسٹ نِمکھ پّربھ جیوا سرب رنگ رس مانا ـــ	----	ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥
چرنّہ سرنی داسہ داسی مَن مئُلے تَن ہرِییا ـــ	----	ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥
نانک ٹھاکُر سرب سماٹا آپن بھاون کرِییا ـــ2ـــ	----	ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥
تُجھ اُوپرِ میرا ہے ماٹا تُوہے میرا تاٹا رام ـــ	----	ਤੁਝ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥
سُرتِ متِ چترُائی تیری تُو جاٹائِہِ جاٹا رام ـــ	----	ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥
سوئی جاٹے سوئی پچھاٹے جا کءُ ندرِ سِرنّدے ـــ	----	ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥
منمُکھِ بھُولی بہُتی راہی پھاتھی مائِیا پھنّدے ـــ	----	ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥
ٹھاکُر بھاٹی سا گُٹونّتی تِن ہی سبھ رنگ ماٹا ـــ	----	ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥
نانک کی دھر تُوہے ٹھاکُر تُو نانک کا ماٹا ـــ3ـــ	----	ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥

ہءُ واری ونّجا گھولی ونّجا
تُو پربتُ میرا اوُلّہا رام --

ਹਉ ਵਾਰੀ ਵੰਞਾ ਘੋਲੀ ਵੰਞਾ
ਤੂ ਪਰਬਤੁ ਮੇਰਾ ਓਲ੍ਹਾ ਰਾਮ ॥

ہءُ بلِ جائی لکھ لکھ لکھ برِییا
جِنِ بھرّمُ پردا کھولّہا رام --

ਹਉ ਬਲਿ ਜਾਈ ਲਖ ਲਖ ਲਖ ਬਰੀਆ
ਜਿਨਿ ਭ੍ਰਮੁ ਪਰਦਾ ਖੋਲ੍ਹਾ ਰਾਮ ॥

مٹے انّدھارے تجے بِکارے
ٹھاکُر سِءُ منُ مانا --

ਮਿਟੇ ਅੰਧਾਰੇ ਤਜੇ ਬਿਕਾਰੇ
ਠਾਕੁਰ ਸਿਉ ਮਨੁ ਮਾਨਾ ॥

Page#
[780]

پرّبھ جی بھانْی بھئی نِکانْی
سپھل جنمُ پروانا --

ਪ੍ਰਭ ਜੀ ਭਾਣੀ ਭਈ ਨਿਕਾਣੀ
ਸਫਲ ਜਨਮੁ ਪਰਵਾਨਾ ॥

بھئی امولی بھارا تولی
مُکتِ جُگتِ درُ کھولّہا --

ਭਈ ਅਮੋਲੀ ਭਾਰਾ ਤੋਲੀ
ਮੁਕਤਿ ਜੁਗਤਿ ਦਰੁ ਖੋਲ੍ਹਾ ॥

کہُ نانک ہءُ نربھءُ ہوئی
سو پرّبھُ میرا اولّہا --4--1--4--

ਕਹੁ ਨਾਨਕ ਹਉ ਨਿਰਭਉ ਹੋਈ
ਸੋ ਪ੍ਰਭੁ ਮੇਰਾ ਓਲ੍ਹਾ ॥੪॥੧॥੪॥

سُوہی مہلا[1] 5 -- | محلا[1]

ਸੂਹੀ ਮਹਲਾ ੫ ॥

ساجنُ پُرکھُ ستِگُرُ میرا پوُرا
تِس بِنُ اورُ ن جاناٗ رام --

ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ
ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥

مات پِتا بھائی سُت بنّدھپ
جیء پرّانْ منِ بھاناٗ رام --

ਮਾਤ ਪਿਤਾ ਭਾਈ ਸੁਤ ਬੰਧਪ
ਜੀਅ ਪ੍ਰਾਣ ਮਨਿ ਭਾਣਾ ਰਾਮ ॥

جیءُ پِنّڈُ سبھُ تِس کا دِییا
سرب گُناٗ بھرپوُرے --

ਜੀਉ ਪਿੰਡੁ ਸਭੁ ਤਿਸ ਕਾ ਦੀਆ
ਸਰਬ ਗੁਣਾ ਭਰਪੂਰੇ ॥

انّترجامی سو پّربھُ میرا
سرب رہِیا بھرپُورے --

ਅੰਤਰਜਾਮੀ ਸੋ ਪ੍ਰਭੁ ਮੇਰਾ
ਸਰਬ ਰਹਿਆ ਭਰਪੂਰੇ ॥

تا کی سرݨ سرب سُکھ پاۓ
ہوۓ سرب کلِیاݨا --

ਤਾ ਕੀ ਸਰਣ ਸਰਬ ਸੁਖ ਪਾਏ
ਹੋਏ ਸਰਬ ਕਲਿਆਣਾ ॥

سدا سدا پّربھ کءُ بلِہارےَ
نانک سد کُرباݨا[1] --1-- | [1]قُرباݨا۔

ਸਦਾ ਸਦਾ ਪ੍ਰਭ ਕਉ ਬਲਿਹਾਰੈ
ਨਾਨਕ ਸਦ ਕੁਰਬਾਣਾ ॥੧॥

اَیسا گُرُ وڈبھاگی پائیِۓَ
جِتُ ملِۓَ پّربھُ جاپےَ رام --

ਐਸਾ ਗੁਰੁ ਵਡਭਾਗੀ ਪਾਈਐ
ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥

جنم جنم کے کِلوِکھ اُترہِ
ہرِ سنّت دھوڑی نِت ناپےَ رام --

ਜਨਮ ਜਨਮ ਕੇ ਕਿਲਵਿਖ ਉਤਰਹਿ
ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥

ہرِ دھوڑی نائیِۓَ پّربھُو دھِیائیِۓَ
باہُڑِ جونِ ن آئیِۓَ --

ਹਰਿ ਧੂੜੀ ਨਾਈਐ ਪ੍ਰਭੂ ਧਿਆਈਐ
ਬਾਹੁੜਿ ਜੋਨਿ ਨ ਆਈਐ ॥

گُر چرݨی لاگے بھّرم بھءُ بھاگے
منِ چِنّدِیا پھلُ پائیِۓَ --

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ
ਮਨਿ ਚਿੰਦਿਆ ਫਲੁ ਪਾਈਐ ॥

ہرِ گُݨ نِت گاۓ نامُ دھِیاۓ
پھِرِ سوگُ ناہی سنّتاپےَ --

ਹਰਿ ਗੁਣ ਨਿਤ ਗਾਏ ਨਾਮੁ ਧਿਆਏ
ਫਿਰਿ ਸੋਗੁ ਨਾਹੀ ਸੰਤਾਪੈ ॥

نانک سو پّربھُ جیء کا داتا
پُورا جِس پرتاپےَ --2--

ਨਾਨਕ ਸੋ ਪ੍ਰਭੁ ਜੀਅ ਕਾ ਦਾਤਾ
ਪੂਰਾ ਜਿਸੁ ਪਰਤਾਪੈ ॥੨॥

ਹਰਿ ਹਰੇ ਹਰਿ ਗੁਣ ਨਿਧੇ
ਹਰਿ ਸੰਤਨ ਕੈ ਵਸਿ ਆਏ ਰਾਮ ॥

ہرِ ہرے ہرِ گُنڑ نِدھے
ہرِ سنّتن کےَ وسِ آۓ رام --

ਸੰਤ ਚਰਣ ਗੁਰ ਸੇਵਾ ਲਾਗੇ
ਤਿਨੀ ਪਰਮ ਪਦ ਪਾਏ ਰਾਮ ॥

سنّت چرنڑ گُر سیوا لاگے
تِنی پرم پد پاۓ رام --

ਪਰਮ ਪਦੁ ਪਾਇਆ ਆਪੁ ਮਿਟਾਇਆ
ਹਰਿ ਪੂਰਨ ਕਿਰਪਾ ਧਾਰੀ ॥

پرم پدُ پائِیا آپُ مِٹائِیا
ہرِ پُورن کِرپا دھاری --

ਸਫਲ ਜਨਮੁ ਹੋਆ ਭਉ ਭਾਗਾ
ਹਰਿ ਭੇਟਿਆ ਏਕੁ ਮੁਰਾਰੀ ॥

سپھل جنمُ ہویا بھءُ بھاگا
ہرِ بھیٹِیا ایکُ مُراری --

ਜਿਸ ਕਾ ਸਾ ਤਿਨ ਹੀ ਮੇਲਿ ਲੀਆ
ਜੋਤੀ ਜੋਤਿ ਸਮਾਇਆ ॥

جِس کا سا تِن ہی میلِ لِیا
جوتی جوتِ سمائِیا --

ਨਾਨਕ ਨਾਮੁ ਨਿਰੰਜਨ ਜਪੀਐ
ਮਿਲਿ ਸਤਿਗੁਰ ਸੁਖੁ ਪਾਇਆ ॥੩॥

نانکؔ نامُ نِرنّجن جپیِۓَ
مِلِ ستِگُر سُکھُ پائِیا --3--

ਗਾਉ ਮੰਗਲੋ ਨਿਤ ਹਰਿ ਜਨਹੁ
ਪੁੰਨੀ ਇਛ ਸਬਾਈ ਰਾਮ ॥

گاءُ منّگلو نِت ہرِ جنہُ
پُنّنی اِچھ سبائی رام --

ਰੰਗਿ ਰਤੇ ਆਪੁਨੇ ਸੁਆਮੀ ਸੇਤੀ
ਮਰੈ ਨ ਆਵੈ ਜਾਈ ਰਾਮ ॥

رنّگِ رتے آپُنے سُیامی سیتی
مرےَ ن آوےَ جائی رام --

ਅਬਿਨਾਸੀ ਪਾਇਆ ਨਾਮੁ ਧਿਆਇਆ
ਸਗਲ ਮਨੋਰਥ ਪਾਏ ॥

اِبناسی پائِیا نامُ دھِیائِیا
سگل منورتھ پاۓ --

سانْتِ سہج آنند گھنیرے
گُر چرنْی منُ لائے --

ਸਾਂਤਿ ਸਹਜ ਆਨੰਦ ਘਨੇਰੇ
ਗੁਰ ਚਰਣੀ ਮਨੁ ਲਾਏ ॥

پُورِ رہِیا گھٹِ گھٹِ اِبناسی
تھان تھننْترِ سائی --

ਪੂਰਿ ਰਹਿਆ ਘਟਿ ਘਟਿ ਅਬਿਨਾਸੀ
ਥਾਨ ਥਨੰਤਰਿ ਸਾਈ ॥

کہُ نانک کارج سگلے پُورے
گُر چرنْی منُ لائی --4--2--5--

ਕਹੁ ਨਾਨਕ ਕਾਰਜ ਸਗਲੇ ਪੂਰੇ
ਗੁਰ ਚਰਣੀ ਮਨੁ ਲਾਈ ॥੪॥੨॥੫॥

سُوہی مہلا[1] 5 -- | محلا[1]

ਸੂਹੀ ਮਹਲਾ ੫ ॥

کرِ کرِپا میرے پرِیتم سُیامی
نیتْر دیکھہِ درسُ تیرا رام --

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ
ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥

لاکھ جِہوا دیہُ میرے پِیارے
مُکھُ ہرِ آرادھے میرا رام --

ਲਾਖ ਜਿਹਵਾ ਦੇਹੁ ਮੇਰੇ ਪਿਆਰੇ
ਮੁਖੁ ਹਰਿ ਆਰਾਧੇ ਮੇਰਾ ਰਾਮ ॥

ہرِ آرادھے جم پنّتھُ سادھے
دُوکھُ ن وِیاپے کوئی --

ਹਰਿ ਆਰਾਧੇ ਜਮ ਪੰਥੁ ਸਾਧੇ
ਦੂਖੁ ਨ ਵਿਆਪੈ ਕੋਈ ॥

جلِ تھلِ مہِیئلِ پُورن سُیامی
جت دیکھا تت سوئی --

ਜਲਿ ਥਲਿ ਮਹੀਅਲਿ ਪੂਰਨ ਸੁਆਮੀ
ਜਤ ਦੇਖਾ ਤਤ ਸੋਈ ॥

بھرم موہ بِکار ناٹھے
پربھُ نیر ہُو تے نیرا --

ਭਰਮ ਮੋਹ ਬਿਕਾਰ ਨਾਠੇ
ਪ੍ਰਭੁ ਨੇਰ ਹੂ ਤੇ ਨੇਰਾ ॥

نانک کءُ پربھ کرِپا کیِجے
نیتْر دیکھہِ درسُ تیرا --1--

ਨਾਨਕ ਕਉ ਪ੍ਰਭ ਕਿਰਪਾ ਕੀਜੈ
ਨੇਤ੍ਰ ਦੇਖਹਿ ਦਰਸੁ ਤੇਰਾ ॥੧॥

کوٹِ کرن دِیجہِ پّربھ پّریتم ہرِ گُنٹ سُنِٹیئہِ اِبناسی رام --	Page# [781]	ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥
سُنِٹ سُنِٹ اِہُ منُ نِرملُ ہووے کٹیئے کال کی پھاسی رام --	----	ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥
کٹیئے جم پھاسی سِمرِ اِبناسی سگل منگّل سُگیانا --	----	ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥
ہرِ ہرِ جپُ جپیئے دِنُ راتی لاگے سہجِ دھیانا --	----	ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥
کلمل دُکھ جارے پّربھُو چِتارے من کی دُرمتِ ناسی --	----	ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥
کہُ نانک پّربھ کِرپا کیجے ہرِ گُنٹ سُنِٹیئہِ اوِناسی --2--	----	ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥
کروڑِ ہست تیری ٹہل کماوہِ چرنٹ چلہِ پّربھ مارگِ رام --	----	ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥
بھو ساگر ناو ہرِ سیوا جو چڑھے تِس تارگِ رام --	----	ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥
بھوجلُ تریا ہرِ ہرِ سمریا سگل منورتھ پُورے --	----	ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥

مہا بِکار گۓ سُکھ اُپجے
باجے انہد تُورے ––

ਮਹਾ ਬਿਕਾਰ ਗਏ ਸੁਖ ਉਪਜੇ
ਬਾਜੇ ਅਨਹਦ ਤੂਰੇ ॥

من بانْچھت پھل پاۓ سگلے
کُدرتِ[1] کِیم[2] اپارگِ –– | [1]قُدرتِ– [2]قِیم–

ਮਨ ਬਾਂਛਤ ਫਲ ਪਾਏ ਸਗਲੇ
ਕੁਦਰਤਿ ਕੀਮ ਅਪਾਰਗਿ ॥

کہُ نانک پّربھ کِرپا کیجےَ
منُ سدا چلےَ تیرےَ مارگِ ––3––

ਕਹੁ ਨਾਨਕ ਪ੍ਰਭ ਕਿਰਪਾ ਕੀਜੈ
ਮਨੁ ਸਦਾ ਚਲੈ ਤੇਰੈ ਮਾਰਗਿ ॥੩॥

ایہو ورُ ایہا وڈِیائی
اِہُ دھنُ ہوءِ وڈبھاگا رام ––

ਏਹੋ ਵਰੁ ਏਹਾ ਵਡਿਆਈ
ਇਹੁ ਧਨੁ ਹੋਇ ਵਡਭਾਗਾ ਰਾਮ ॥

ایہو رنّگُ ایہو رس بھوگا
ہرِ چرݨی منُ لاگا رام ––

ਏਹੋ ਰੰਗੁ ਏਹੋ ਰਸ ਭੋਗਾ
ਹਰਿ ਚਰਣੀ ਮਨੁ ਲਾਗਾ ਰਾਮ ॥

منُ لاگا چرݨے پّربھ کی سرݨے
کرݨ کارݨ گوپالا ––

ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ
ਕਰਣ ਕਾਰਣ ਗੋਪਾਲਾ ॥

سبھُ کِچھُ تیرا تُو پّربھُ میرا
میرے ٹھاکُر دِین دئِیالا ––

ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ
ਮੇਰੇ ਠਾਕੁਰ ਦੀਨ ਦਇਆਲਾ ॥

موہِ نِرگُݨ پّرِیتم سُکھ ساگر
سنّتسنّگِ منُ جاگا ––

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ
ਸੰਤਸੰਗਿ ਮਨੁ ਜਾਗਾ ॥

کہُ نانک پّربھِ کِرپا کینّہی
چرݨ کمل منُ لاگا ––4––3––6––

ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹੀ
ਚਰਣ ਕਮਲ ਮਨੁ ਲਾਗਾ ॥੪॥੩॥੬॥

سُوہی مہلا[1] 5 –– | [1]محلا–

ਸੂਹੀ ਮਹਲਾ ੫ ॥

ہرِ جپے ہرِ منّدرُ ساجِیا سنّت بھگت گُنڑ گاوہِ رام --	----	ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥
سِمرِ سِمرِ سُیامی پّربھُ اپنا سگلے پاپ تجاوہِ رام --	----	ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥
ہرِ گُنڑ گاءِ پرم پدُ پائِیا پّربھ کی اُوتم بانڑی --	----	ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥
سہج کتھا پّربھ کی اتِ مِیٹھی کتھی اکتھ کہانڑی --	----	ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥
بھلا سنّجوگُ مُورتُ پلُ ساچا ابِچل نِیو رکھائی --	----	ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥
جن نانک پّربھ بھۓ دئِیالا سرب کلا بنڑِ آئی --1--	----	ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਨਿ ਆਈ ॥੧॥
آننّدا وجہِ نِت واجے پاربّرہمُ منِ وُوٹھا رام --	----	ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥
گُرمُکھے سچُ کرنڑی ساری بِنسے بھّرم بھےَ جھُوٹھا رام --	----	ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥
انہد بانڑی گُرمُکھِ وکھانڑی جسُ سُنڑِ سُنڑِ منُ تنُ ہرِیا --	----	ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥

سرب سُکھا تِس ہی بنڑِ آئے جو پّربھِ اپنا کرِیا ۔۔	----	ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥
گھر مہِ نو نِدھِ بھرے بھنّڈارا رام نامِ رنّگُ لاگا ۔۔	----	ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥
نانک جن پّربھُ کدے ن وِسرےَ پُورن جا کے بھاگا ۔۔2۔۔	----	ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥
چھائِیا پّربھِ چھتّرپتِ کِینّہی سگلی تپت بِناسی رام ۔۔	----	ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹੀ ਸਗਲੀ ਤਪਤਿ ਬਿਨਾਸੀ ਰਾਮ ॥
دُوکھ پاپ کا ڈیرا ڈھاٹھا کارجُ آئِیا راسی رام ۔۔	----	ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥
ہرِ پّربھِ پھُرمائِیا[1] مِٹی بلائِیا ساچُ دھرمُ پُنّنُ پھلِیا ۔۔ | [1]فُرمائِیا۔	----	ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥
سو پّربھُ اپُنا سدا دھِیائیئَ سووت بَیست کھلِیا ۔۔	----	ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥
گُنڑ نِدھان سُکھ ساگر سُیامی جلِ تھلِ مہِیئلِ سوئی ۔۔	Page# [782]	ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥
جن نانک پّربھ کی سرنڑائی تِسُ بِنُ اورُ ن کوئی ۔۔3۔۔	----	ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥

میرا گھرُ بنِیا بنُ تالُ بنِیا پّربھ پرسے ہرِ رائِیا رام --	----	ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥
میرا منُ سوہِیا مِیت ساجن سرسے گُݨ منّگل ہرِ گائِیا رام --	----	ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥
گُݨ گاءِ پّربھُو دھِیاءِ ساچا سگل اِچھا پائِیا --	----	ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥
گُر چرݨ لاگے سدا جاگے منِ وجِیا وادھائِیا --	----	ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥
کری ندرِ سُیامی سُکھ گامی ہلتُ پلتُ سوارِیا --	----	ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥
بِنونّتِ نانک نِت نامُ جپِیئَے جیءُ پِنّڈُ جِنِ دھارِیا --4--4--7--	----	ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥
سُوہی مہلا[1] 5 -- | محلا[1]-	----	ਸੂਹੀ ਮਹਲਾ ੫ ॥
بھےَ ساگرو بھےَ ساگرُ ترِیا ہرِ ہرِ نامُ دھِیاۓ رام --	----	ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥
بوہِتھڑا ہرِ چرݨ ارادھے مِلِ ستِگُر پارِ لگھاۓ رام --	----	ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥
گُر سبدی ترِیئَے بہُڑِ ن مرِیئَے چُوکےَ آوݨ جاݨا --	----	ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥

جو کچھُ کرے سوئی بھل مان ءُ
تا منُ سہجِ سماٹا --

ਜੋ ਕਿਛੁ ਕਰੈ ਸੋਈ ਭਲ ਮਾਨਉ
ਤਾ ਮਨੁ ਸਹਜਿ ਸਮਾਣਾ ॥

دُوکھ ن بھُوکھ ن روگُ ن بِیاپے
سُکھ ساگر سرݨی پاۓ --

ਦੂਖ ਨ ਭੂਖ ਨ ਰੋਗੁ ਨ ਬਿਆਪੈ
ਸੁਖ ਸਾਗਰ ਸਰਣੀ ਪਾਏ ॥

ہرِ سِمرِ سِمرِ نانک رنّگِ راتا
من کی چِنّت مِٹاۓ --1--

ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ
ਮਨ ਕੀ ਚਿੰਤ ਮਿਟਾਏ ॥੧॥

سنّت جنا ہرِ منّترُ دِرڑائِیا
ہرِ ساجن وسگتِ کینے رام --

ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ
ਹਰਿ ਸਾਜਨ ਵਸਗਤਿ ਕੀਨੇ ਰਾਮ ॥

آپنڑا منُ آگے دھرِیا
سربسُ ٹھاکُرِ دِنے رام --

ਆਪਨੜਾ ਮਨੁ ਆਗੈ ਧਰਿਆ
ਸਰਬਸੁ ਠਾਕੁਰਿ ਦੀਨੇ ਰਾਮ ॥

کرِ اپُنی داسی مِٹی اُداسی
ہرِ منّدرِ تھِتِ پائی --

ਕਰਿ ਅਪੁਨੀ ਦਾਸੀ ਮਿਟੀ ਉਦਾਸੀ
ਹਰਿ ਮੰਦਰਿ ਥਿਤਿ ਪਾਈ ॥

اند بِنود سِمرہُ پربھُ ساچا
وِچھُڑِ کبہُو ن جائی --

ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ
ਵਿਛੁੜਿ ਕਬਹੂ ਨ ਜਾਈ ॥

سا وڈبھاگݨِ سدا سوہاگݨِ
رام نام گُݨ چِنّھے --

ਸਾ ਵਡਭਾਗਣਿ ਸਦਾ ਸੋਹਾਗਣਿ
ਰਾਮ ਨਾਮ ਗੁਣ ਚੀਨ੍ਹੇ ॥

کہُ نانک روہ رنّگِ راتے
پریم مہا رس بھینے --2--

ਕਹੁ ਨਾਨਕ ਰਵਹਿ ਰੰਗਿ ਰਾਤੇ
ਪ੍ਰੇਮ ਮਹਾ ਰਸਿ ਭੀਨੇ ॥੨॥

اند بِنود بھۓ نِت سکھیۓ
منّگل سدا ہمارے رام --

ਅਨਦ ਬਿਨੋਦ ਭਏ ਨਿਤ ਸਖੀਏ
ਮੰਗਲ ਸਦਾ ਹਮਾਰੈ ਰਾਮ ॥

آپنڑے پّربھِ آپِ سِیگاری
سوبھاونّتی نارے رام --

ਆਪਨੜੈ ਪ੍ਰਭਿ ਆਪਿ ਸੀਗਾਰੀ
ਸੋਭਾਵੰਤੀ ਨਾਰੇ ਰਾਮ ॥

سہج سُبھاۓ بھۓ کِرپالا
گُنڑ اوگنڑ ن بیچارِیا --

ਸਹਜ ਸੁਭਾਏ ਭਏ ਕਿਰਪਾਲਾ
ਗੁਣ ਅਵਗਣ ਨ ਬੀਚਾਰਿਆ ॥

کنّٹھِ لگاءِ لیۓ جن اپُنے
رام نام اُرِ دھارِیا --

ਕੰਠਿ ਲਗਾਇ ਲੀਏ ਜਨ ਅਪੁਨੇ
ਰਾਮ ਨਾਮ ਉਰਿ ਧਾਰਿਆ ॥

مان موہ مد سگل بِیاپی
کرِ کِرپا آپِ نِوارے --

ਮਾਨ ਮੋਹ ਮਦ ਸਗਲ ਬਿਆਪੀ
ਕਰਿ ਕਿਰਪਾ ਆਪਿ ਨਿਵਾਰੇ ॥

کہُ نانک بھے ساگرُ ترِیا
پوُرن کاج ہمارے --3--

ਕਹੁ ਨਾਨਕ ਭੈ ਸਾਗਰੁ ਤਰਿਆ
ਪੂਰਨ ਕਾਜ ਹਮਾਰੇ ॥੩॥

گُنڑ گوپال گاوہُ نِت سکھِیہو
سگل منورتھ پاۓ رام --

ਗੁਣ ਗੋਪਾਲ ਗਾਵਹੁ ਨਿਤ ਸਖੀਹੋ
ਸਗਲ ਮਨੋਰਥ ਪਾਏ ਰਾਮ ॥

سپھل جنمُ ہویا مِلِ سادھوُ
ایکنّکارُ دھِیاۓ رام --

ਸਫਲ ਜਨਮੁ ਹੋਆ ਮਿਲਿ ਸਾਧੂ
ਏਕੰਕਾਰੁ ਧਿਆਏ ਰਾਮ ॥

جپِ ایک پّربھو انیک روِیا
سرب منّڈلِ چھائِیا --

ਜਪਿ ਏਕ ਪ੍ਰਭੂ ਅਨੇਕ ਰਵਿਆ
ਸਰਬ ਮੰਡਲਿ ਛਾਇਆ ॥

بّرہمو پسارا بّرہمُ پسرِیا سبھُ بّرہمُ دِّرسٹی آئِیا --	----	ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥
جلِ تھلِ مہِیئلِ پوُرِ پوُرن تِسُ بِنا نہی جاۓ --	----	ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥
پیکھِ درسنُ نانک بگسے آپِ لۓ مِلاۓ --4--5--8--	----	ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥
سوُہی مہلا[1] 5 -- | [1]محلا-	Page# [783]	ਸੂਹੀ ਮਹਲਾ ੫ ॥
اِبچل نگرُ گوِبنّد گُرُو کا نامُ جپت سُکھُ پائِیا رام --	----	ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
من اِچھے سیئی پھل پاۓ کرتےَ آپ وسائِیا رام --	----	ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥
کرتےَ آپِ وسائِیا سرب سُکھ پائِیا پُت بھائی سِکھ بِگاسے --	----	ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥
گُݨ گاوہِ پوُرن پرمیسرُ کارجُ آئِیا راسے --	----	ਗੁਣ ਗਾਵਹਿ ਪੂਰਨ ਪਰਮੇਸਰੁ ਕਾਰਜੁ ਆਇਆ ਰਾਸੇ ॥
پّربھُ آپِ سُیامی آپے رکھا آپِ پِتا آپِ مائِیا --	----	ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥
کہُ نانک ستِگُر بلِہاری جِنِ ایہُ تھانُ سُہائِیا --1--	----	ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥

گھر مندر ہٹنالے سوہے جِس وِچ نامُ نِواسی رام --	----	ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
سنّت بھگت ہرِ نامُ ارادھہِ کٹیۓ جم کی پھاسی رام --	----	ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥
کاٹی جم پھاسی پرّبھِ ابِناسی ہرِ ہرِ نامُ دھِیاۓ --	----	ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥
سگل سمگّری پُورن ہوئی من اِچھے پھل پاۓ --	----	ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥
سنّت سجن سُکھِ ماݨہِ رلییا دُوکھ درد بھّرم ناسی --	----	ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥
سبدِ سوارے ستِگُرِ پُورےَ نانک سد بلِ جاسی --2--	----	ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥
داتِ کھسم[1] کی پُوری ہوئی نِت نِت چڑھےَ سوائی رام -- | [1]خصم-	----	ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥
پاربرّہمِ کھسمانا کِییا جِس دی وڈی وڈِیائی رام --	----	ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥
آدِ جُگادِ بھگتن کا راکھا سو پرّبھُ بھئیا دئیالا --	----	ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥

جی ء جنّت سبھِ سُکھی وسائے پّربھِ آپے کرِ پّرتپالا --	----	ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
دہ دِس پُورِ رہِیا جسُ سُیامی کِیمتِ[1] کہنھُ ن جائی -- | قیمتِ[1]-	----	ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥
کہُ نانک ستِگُر بلِہاری جِنِ ابِچل نِیو رکھائی --3--	----	ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥
گِیان دھِیان پُورن پریسرُ ہرِ ہرِ کتھا نِت سُنٖیئے رام --	----	ਗਿਆਨ ਧਿਆਨ ਪੂਰਨ ਪਰਮੇਸਰੁ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
انہد چوج بھگت بھو بھنّجن انہد واجے دھُنٖیئے رام --	----	ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥
انہد جھُنٹکارے تتُ بِچارے سنّت گوسٹِ نِت ہووے --	----	ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥
ہرِ نامُ ارادھِ مَیلُ سبھ کاٹہِ کِلوِکھ سگلے کھووے --	----	ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥
تہ جنم ن مرنٹا آونٹ جانٹا بہُڑِ ن پائیئے جونیئے[1] -- | جونیئے[1]-	----	ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋਨੀਐ ॥
نانک گُرُ پریسرُ پائِیا جِسُ پّرسادِ اِچھ پُنٖیئے --4--6--9--	----	ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
سوہی مہلا[1] 5 -- | محلا[1]-	----	ਸੂਹੀ ਮਹਲਾ ੫ ॥

سنّتا کے کارجِ آپ کھلوئِیا ہرِ کنّمُ کراوݨِ آئِیا رام --	----	ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
دھرتِ سُہاوی تالُ سُہاوا وِچِ انمّرِت جلُ چھائِیا رام --	----	ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
انمّرِت جلُ چھائِیا پُورن ساجُ کرائِیا سگل منورتھ پُورے --	----	ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
جےَ جےَ کارُ بھئِیا جگ انتّرِ لاتھے سگل وِسُورے --	----	ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
پُورن پُرکھ اچُت اِبناسی جسُ وید پُراݨی گائِیا --	----	ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
اپنا بِردُ رکھِیا پرمیسرِ نانک نامُ دھِیائِیا --1--	----	ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥
نو نِدھِ سِدھِ رِدھِ دِنے کرتے توٹِ ن آوےَ کائی رام --	----	ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥
کھات کھرچت[1] بِلچھت سُکھُ پائِیا کرتے کی داتِ سوائی رام -- | [1]خرچت-	----	ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥
داتِ سوائی نِکھُٹِ ن جائی انتّرجامی پائِیا --	Page# [784]	ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥

کوٹِ بِگھن سگلے اُٹھِ ناٹھے
دُوکھُ ن نیڑے آئِیا ۔۔

ਕੋਟਿ ਬਿਘਨ ਸਗਲੇ ਉਠਿ ਨਾਠੇ
ਦੂਖੁ ਨ ਨੇੜੈ ਆਇਆ ॥

سانْتِ سہج آنَند گھنیرے
بِنسی بھُوکھ سبائی ۔۔

ਸਾਂਤਿ ਸਹਜ ਆਨੰਦ ਘਨੇਰੇ
ਬਿਨਸੀ ਭੂਖ ਸਬਾਈ ॥

نانک گُنْ گاوہِ سُیامی کے
اچرجُ جِسُ وڈِیائی رام ۔۔2۔۔

ਨਾਨਕ ਗੁਣ ਗਾਵਹਿ ਸੁਆਮੀ ਕੇ
ਅਚਰਜੁ ਜਿਸੁ ਵਡਿਆਈ ਰਾਮ ॥੨॥

جِس کا کارجُ تِن ہی کِیا
مانُس کِیا ویچارا رام ۔۔

ਜਿਸ ਕਾ ਕਾਰਜੁ ਤਿਨ ਹੀ ਕੀਆ
ਮਾਣਸੁ ਕਿਆ ਵੇਚਾਰਾ ਰਾਮ ॥

بھگت سوہنِ ہرِ کے گُنْ گاوہِ
سدا کرہِ جَیکارا رام ۔۔

ਭਗਤ ਸੋਹਨਿ ਹਰਿ ਕੇ ਗੁਣ ਗਾਵਹਿ
ਸਦਾ ਕਰਹਿ ਜੈਕਾਰਾ ਰਾਮ ॥

گُنْ گاءِ گوبِنّد اند اُپجے
سادھسنّگتِ سنّگِ بنی ۔۔

ਗੁਣ ਗਾਇ ਗੋਬਿੰਦ ਅਨਦ ਉਪਜੇ
ਸਾਧਸੰਗਤਿ ਸੰਗਿ ਬਨੀ ॥

جِنِ اُدمُ کِیا تال کیرا
تِس کی اُپما کِیا گنی ۔۔

ਜਿਨਿ ਉਦਮੁ ਕੀਆ ਤਾਲ ਕੇਰਾ
ਤਿਸ ਕੀ ਉਪਮਾ ਕਿਆ ਗਨੀ ॥

اٹھسٹھِ تیرتھ پُنّن کِریا
مہا نِرمل چارا ۔۔

ਅਠਸਠਿ ਤੀਰਥ ਪੁੰਨ ਕਿਰਿਆ
ਮਹਾ ਨਿਰਮਲ ਚਾਰਾ ॥

پتِت پاونُ بِردُ سُیامی
نانک سبد ادھارا ۔۔3۔۔

ਪਤਿਤ ਪਾਵਨੁ ਬਿਰਦੁ ਸੁਆਮੀ
ਨਾਨਕ ਸਬਦ ਅਧਾਰਾ ॥੩॥

گُن ندھان میرا پّربھُ کرتا اُستتِ کئُن کرِجے رام --	----	ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
سنّتا کی بینتی سُیامی نامُ مہا رسُ دِجے رام --	----	ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥
نامُ دِجے دانُ کیجے بِسرُ ناہی اِک کھِنو --	----	ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥
گُن گوپال اُچرُ رسنا سدا گائیئے اندِنو --	----	ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥
جِسُ پّریتِ لاگی نام سیتی منُ تنُ انمّرت بھیجے --	----	ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥
بِنونّتِ نانک اِچھ پُنّی پیکھِ درسنُ جیجے --4--7--10--	----	ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥
راگُ سُوہی مہلا[1] 5 چھنّت | محلا[1]	----	ਰਾਗੁ ਸੂਹੀ ਮਹਲਾ ੫ ਛੰਤ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
مِٹھ بولڑا جی ہرِ سجنُ سُیامی مورا --	----	ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ہءُ سنّملِ تھکی جی اوہ کدے ن بولے کئُرا --	----	ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥

کَڑا بولِ ن جانےَ پُورن بھگوانےَ
اَئُگنُ کو ن چِتارے --

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ
ਅਉਗਣੁ ਕੋ ਨ ਚਿਤਾਰੇ ॥

پتِت پاوَنُ ہرِ بِردُ سدائے
اِکُ تِلُ نہی بھنّنےَ گھالے --

ਪਤਿਤ ਪਾਵਨੁ ਹਰਿ ਬਿਰਦੁ ਸਦਾਏ
ਇਕੁ ਤਿਲੁ ਨਹੀ ਭੰਨੈ ਘਾਲੇ ॥

گھٹ گھٹ واسی سرب نِواسی
نیرےَ ہی تے نیرا --

ਘਟ ਘਟ ਵਾਸੀ ਸਰਬ ਨਿਵਾਸੀ
ਨੇਰੈ ਹੀ ਤੇ ਨੇਰਾ ॥

نانک داسُ سدا سرنٰاگتِ
ہرِ انّمرِت سجنٰ میرا --1--

ਨਾਨਕ ਦਾਸੁ ਸਦਾ ਸਰਣਾਗਤਿ
ਹਰਿ ਅੰਮ੍ਰਿਤ ਸਜਣੁ ਮੇਰਾ ॥੧॥

ہءُ بِسمُ بھئی جی
ہرِ درسنُ دیکھِ اپارا --

ਹਉ ਬਿਸਮੁ ਭਈ ਜੀ
ਹਰਿ ਦਰਸਨੁ ਦੇਖਿ ਅਪਾਰਾ ॥

میرا سُنّدرُ سُیامی جی
ہءُ چرن کمل پگ چھارا --

ਮੇਰਾ ਸੁੰਦਰੁ ਸੁਆਮੀ ਜੀ
ਹਉ ਚਰਨ ਕਮਲ ਪਗ ਛਾਰਾ ॥

پرّبھ پیکھت جِیوا ٹھنّڈھی تھیِوا
تِس جیوڈُ اورُ ن کوئی --

ਪ੍ਰਭ ਪੇਖਤ ਜੀਵਾ ਠੰਢੀ ਥੀਵਾ
ਤਿਸੁ ਜੇਵਡੁ ਅਵਰੁ ਨ ਕੋਈ ॥

آدِ انّتِ مدھِ پرّبھُ رویا
جلِ تھلِ مہِیئلِ سوئی --

ਆਦਿ ਅੰਤਿ ਮਧਿ ਪ੍ਰਭੁ ਰਵਿਆ
ਜਲਿ ਥਲਿ ਮਹੀਅਲਿ ਸੋਈ ॥

چرن کمل جپِ ساگرُ تریا
بھوجل اُترے پارا --

ਚਰਨ ਕਮਲ ਜਪਿ ਸਾਗਰੁ ਤਰਿਆ
ਭਵਜਲ ਉਤਰੇ ਪਾਰਾ ॥

نانکؑ سرݨِ پُورن پریسرُ
تیرا انّتُ ن پاراوارا ۔۔2۔۔

ਨਾਨਕ ਸਰਣਿ ਪੂਰਨ ਪਰਮੇਸਰੁ
ਤੇਰਾ ਅੰਤੁ ਨ ਪਾਰਾਵਾਰਾ ॥੨॥

ہءُ نِمکھ ن چھوڑا جی
ہرِ پرِّیتم پرّان ادھارو ۔۔

ਹਉ ਨਿਮਖ ਨ ਛੋਡਾ ਜੀ
ਹਰਿ ਪ੍ਰੀਤਮ ਪ੍ਰਾਨ ਅਧਾਰੋ ॥

گُرِ ستِگُر کہِیا جی
ساچا اگم بیچارو ۔۔

ਗੁਰਿ ਸਤਿਗੁਰ ਕਹਿਆ ਜੀ
ਸਾਚਾ ਅਗਮ ਬੀਚਾਰੋ ॥

مِلِ سادھُو دِینا تا نامُ لِینا
جنم مرݨ دُکھ ناٹھے ۔۔

ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ
ਜਨਮ ਮਰਣ ਦੁਖ ਨਾਠੇ ॥

سہج سُوکھ آننّد گھنیرے
ہئُمےَ بِنٹھی گاٹھے ۔۔

ਸਹਜ ਸੂਖ ਆਨੰਦ ਘਨੇਰੇ
ਹਉਮੈ ਬਿਨਠੀ ਗਾਠੇ ॥

سبھ کےَ مدھِ سبھ ہُو تے باہرِ
راگ دوکھ تے نِیارو ۔۔

ਸਭ ਕੈ ਮਧਿ ਸਭ ਹੂ ਤੇ ਬਾਹਰਿ
ਰਾਗ ਦੋਖ ਤੇ ਨਿਆਰੋ ॥

نانکؑ داس گوبِنّد سرݨائی
ہرِ پرِّیتمُ منہِ سدھارو ۔۔3۔۔

Page# [785]

ਨਾਨਕ ਦਾਸ ਗੋਬਿੰਦ ਸਰਣਾਈ
ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥

مےَ کھوجت کھوجت جی
ہرِ نِہچلُ سُ گھرُ پائِیا ۔۔

ਮੈ ਖੋਜਤ ਖੋਜਤ ਜੀ
ਹਰਿ ਨਿਹਚਲੁ ਸੁ ਘਰੁ ਪਾਇਆ ॥

سبھِ ادھرّو ڈِٹھے جیءُ
تا چرن کمل چِتُ لائِیا ۔۔

ਸਭਿ ਅਧ੍ਰੁਵ ਡਿਠੇ ਜੀਉ
ਤਾ ਚਰਨ ਕਮਲ ਚਿਤੁ ਲਾਇਆ ॥

پّربھ اِبناسی ہءُ تِس کی داسی مرےَ ن آوےَ جاۓ --	----	ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥
دھرم ارتھ کام سبھِ پُورن مَنِ چِنّدی اِچھ پُجاۓ --	----	ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥
سّرتِ سِمرِّتِ گُن گاوہِ کرتے سِدھ سادھِک مُنِ جن دھِیائِیا --	----	ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥
نانک سرنِ کرِپا نِدھِ سُیامی وڈبھاگی ہرِ ہرِ گائِیا --4--1--11--	----	ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
وار سُوہی کی سلوکا نالِ مہلا[1] 3 -- | [1]محلا-	----	ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥
سلوکُ م: 3 --	----	ਸਲੋਕੁ ਮਃ ੩ ॥
سُوہےَ ویسِ دوہاگݨی پر پِرُ راوݨ جاءِ --	----	ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
پِرُ چھوڈِیا گھرِ آپݨےَ موہی دُوجےَ بھاءِ --	----	ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥
مِٹھا کرِ کےَ کھائِیا بہُ سادہُ ودھِیا روگُ --	----	ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥
سُدھُ بھتارُ ہرِ چھوڈِیا پھِرِ لگا جاءِ وِجوگُ --	----	ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥

گُرمُکھِ ہووے سُ پلٹِیا ہرِ راتی ساجِ سِیگارِ --	----	ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥
سہجِ سچُ پِرُ راوِیا ہرِ ناما اُر دھارِ --	----	ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥
آگیاکاری سدا سوہاگݨِ[1] آپِ میلی کرتارِ -- | [1]سوہاگݨِ-	----	ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥
نانک پِرُ پائِیا ہرِ ساچا سدا سوہاگݨِ[1] نارِ --1-- | [1]سوہاگݨِ-	----	ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥
م: 3 --	----	ਮਃ ੩ ॥
سُوہوِیۓ نِماݨِیۓ سو سہُ سدا سمّہالِ --	----	ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮੑਾਲਿ ॥
نانک جنمُ سوارہِ آپݨا کُلُ بھی چھُٹی نالِ --2--	----	ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥
پئُڑی --	----	ਪਉੜੀ ॥
آپے تکھتُ[1] رچائِئونُ آکاس پتالا -- | [1]تخت-	----	ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥
ہُکمے[1] دھرتی ساجِیئنُ سچی دھرم سالا -- | [1]حکمے-	----	ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥

آپِ اُپاءِ کھپائِدا
سچے دِین دئِیالا --

ਆਪਿ ਉਪਾਇ ਖਪਾਇਦਾ
ਸਚੇ ਦੀਨ ਦਇਆਲਾ ॥

سبھنا رِجکُ[1] سنّباہِدا
تیرا ہُکمُ[2] نِرالا -- | [1]رِزق۔ [2]حُکم۔

ਸਭਨਾ ਰਿਜਕੁ ਸੰਬਾਹਿਦਾ
ਤੇਰਾ ਹੁਕਮੁ ਨਿਰਾਲਾ ॥

آپے آپِ ورتدا
آپے پرّتپالا --1--

ਆਪੇ ਆਪਿ ਵਰਤਦਾ
ਆਪੇ ਪ੍ਰਤਿਪਾਲਾ ॥੧॥

سلوکُ م: 3 --

ਸਲੋਕੁ ਮਃ ੩ ॥

سُوہب تا سوہاگنْی
جا مَنّنِ لَیہِ سچُ ناءُ --

ਸੂਹਬ ਤਾ ਸੋਹਾਗਣੀ
ਜਾ ਮੰਨਿ ਲੈਹਿ ਸਚੁ ਨਾਉ ॥

ستِگُرُ اپنْا مناءِ لَے رُوپُ چڑی تا اگلا
دُوجا ناہی تھاءُ --

ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ
ਦੂਜਾ ਨਾਹੀ ਥਾਉ ॥

اَیسا سِیگارُ بنْاءِ تُو مَیلا کدے ن ہووئی
اہِنِس لاگےَ بھاءُ --

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ
ਅਹਿਨਿਸਿ ਲਾਗੈ ਭਾਉ ॥

نانک سوہاگنِ کا کِیا چِہن ہے
اندرِ سچُ مُکھُ اُجلا
کھسمےَ[1] ماہِ سماءِ --1-- | [1]خصمے۔

ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ
ਅੰਦਰਿ ਸਚੁ ਮੁਖੁ ਉਜਲਾ
ਖਸਮੈ ਮਾਹਿ ਸਮਾਇ ॥੧॥

م: 3 --

ਮਃ ੩ ॥

لوکا وے ہءُ سُوہوی سُوہا ویسُ کری --

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥

ویسی سہُ ن پائیۓ کرِ کرِ ویس رہی --	----	ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
نانکؔ تنی سہُ پائِیا جِنی گُر کی سِکھ سُنْی --	----	ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥
جو تِس بھاوے سو تھیۓ اِن بِدھِ کنّت مِلی --2--	----	ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥
پئُڑی --	----	ਪਉੜੀ ॥
ہُکمی[1] سِرِسٹِ ساجیئنُ بہُ بھِتِ سنّسارا -- | [1]حُکمی-	Page# [786]	ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥
تیرا ہُکمُ[1] ن جاپی کیتڑا سچے الکھ اپارا -- | [1]حُکمُ-	----	ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥
اِکنا نو تُو میلِ لَیہِ گُر سبدِ بیچارا --	----	ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥
سچِ رتے سے نِرملے ہئُمَے تجِ وِکارا --	----	ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥
جِسُ تُو میلہِ سو تُدھ ملے سوئی سچِیارا --2--	----	ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥
سلوکُ م: 3 --	----	ਸਲੋਕੁ ਮਃ ੩ ॥

سُوہوِیۓ سُوہا سبھُ سنّسارُ ہےَ جِن دُرمتِ دُوجا بھاءُ ---	----	ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥
کھِن مہِ جھُوٹھُ سبھُ بِنسِ جاءِ جِءُ ٹکےَ ن بِرکھ کی چھاءُ ---	----	ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥
گُرمُکھِ لالو لالُ ہےَ جِءُ رنّگِ مجِیٹھ سچڑاءُ ---	----	ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥
اُلٹی سکتِ سِوےَ گھرِ آئی منِ وسِیا ہرِ انّمرِت ناءُ ---	----	ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
نانک بلِہاری گُر آپنھے جِتُ ملِۓَ ہرِ گُنھ گاءُ --1--	----	ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥
م: 3 ---	----	ਮਃ ੩ ॥
سُوہا رنّگُ وِکارُ ہےَ کنّتُ ن پائِیا جاءِ ---	----	ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥
اِسُ لہدے بِلم ن ہوِوئی رنّڈ بیَٹھی دُوجےَ بھاءِ ---	----	ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥
مُنّدھ اِیانھی دُنّمنھی سُوہےَ ویسِ لوبھاءِ[1] ---	----	ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋੁਭਾਇ ॥
سبدِ سچےَ رنّگُ لالُ کرِ بھےَ بھاءِ سِیگارُ بنھاءِ ---	----	ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥

[1] لوبھاِ-

نانک سدا سوہاگݨی ج چلن ستگر بھاءِ --2--	----	ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥
پئُڑی --	----	ਪਉੜੀ ॥
آپے آپ اُپائِئنُ آپ کیمتِ[1] پائی -- | [1]قیمت۔	----	ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥
تِس دا انّتُ ن جاپئی گر سبدِ بُجھائی --	----	ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥
مائِیا موہُ گُبارُ[1] ہے دُوجے بھرمائی -- | [1]غُبار۔	----	ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥
منمُکھ ٹھئُر ن پائِنّہی پھِر آوے جائی --	----	ਮਨਮੁਖ ਠਉਰ ਨ ਪਾਇਨੑੀ ਫਿਰਿ ਆਵੈ ਜਾਈ ॥
جو تِس بھاوے سو تھیئے سبھ چلے رجائی[1] --3-- | [1]رضائی۔	----	ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥
سلوکُ م: 3 --	----	ਸਲੋਕੁ ਮਃ ੩ ॥
سُوہے ویسِ کامݨِ کلکھݨی جو پرّبھ چھوڈِ پر پُرکھ دھرے پیارُ --	----	ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
اوس سِیلُ ن سنّجمُ سدا جھوٹھُ بولے منمُکھِ کرم کھُیارُ[1] -- | [1]خُیارُ۔	----	ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥

جِسُ پُورب ہووے لِکھیا تِسُ ستگُرُ ملے بھتارُ --	----	ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
سُوہا ویسُ سبھُ اُتارِ دھرے گلِ پہرے کِھما سِیگارُ --	----	ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
پیئیۓ ساہُرے بہُ سوبھا پاۓ تِسُ پُوج کرے سبھُ سَیسارُ --	----	ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
اوہ رلائی کِسے دی نا رلے جِسُ راوے سِرجنہارُ --	----	ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
نانک گُرمُکھِ سدا سُہاگنْی جِسُ اوِناسی پُرکھُ بھرتارُ --1--	----	ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
م: 1 --	----	ਮਃ ੧ ॥
سُوہا رنگُ سُپنے نِسی بِنُ تاگے گلِ ہارُ --	----	ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
سچا رنگُ مجیٹھ کا گُرمُکھِ برہم بیچارُ --	----	ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
نانک پریم مہا رسی سبھِ بُریائیِیا چھارُ --2--	----	ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥
پئُڑی --	----	ਪਉੜੀ ॥

اِہ جگ آپ اُپائیئونُ کرِ چوج وِڈانُ --	----	ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
پنّچ دھاتُ وِچ پائیئنُ موہ جھوٹھ گُمانُ --	----	ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
آوے جاءِ بھوائیئے منمکھ اگیانُ --	----	ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
اِکنا آپ بُجھائیئونُ گُرمکھِ ہرِ گیانُ --	----	ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
بھگتِ کھجانا[1] بکھسئونُ[2] ہرِ نامُ ندھانُ --4-- | [1]خزانا- [2]بخشِئونُ-	----	ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥
سلوکُ م: 3 --	----	ਸਲੋਕੁ ਮਃ ੩ ॥
سُوہوِیۓ سُوہا ویسُ چھڈِ تُو تا پِر لگی پیارُ --	----	ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥
سُوہے ویسِ پِرُ کِنے ن پائِئو منمکھِ دجھِ مُئی گاوارِ --	----	ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
ستگُرِ ملِۓ سُوہا ویسُ گئیا ہئُمے وِچہُ مارِ --	Page# [787]	ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
منُ تنُ رتا لال ہویا رسنا رتی گُنْ سارِ --	----	ਮਨੁ ਤਨੁ ਰਤਾ ਲਾਲੁ ਹੋਇਆ ਰਸਨਾ ਰਤੀ ਗੁਣ ਸਾਰਿ ॥

سدا سوہاگنؓ سبدُ منِ بھےَ بھاءِ کرے سِیگارُ ـ ـ	----	ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
نانک کرمی مہلُ[1] پائِیا پِرُ راکھِیا اُر دھارِ ـ ـ1ـ ـ | [1] محلُ-	----	ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
م: 3 ـ ـ	----	ਮਃ ੩ ॥
مُنّدھے سُوہا پرہرہُ لالُ کرہُ سِیگارُ ـ ـ	----	ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
آوݨ جاݨا وِیسرے گُر سبدی وِیچارُ ـ ـ	----	ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥
مُنّدھ سُہاوی سوہݨی جِسُ گھرِ سہجِ بھتارُ ـ ـ	----	ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
نانک سا دھن راوِیئےَ راوے راوݨہارُ ـ ـ2ـ ـ	----	ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
پئُڑی ـ ـ	----	ਪਉੜੀ ॥
موہُ کوڑُ کُٹنّبُ ہےَ منمُکھُ مُگدھُ رتا ـ ـ	----	ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
ہئُمےَ میرا کرِ مُئے کِچھُ ساتھِ ن لِتا ـ ـ	----	ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥

سِر اُپرِ جمکالُ ن سُجھئی دُوجے بھرمِتا --	----	ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
پھِرِ ویلا ہتھِ ن آوئی جمکالِ وسِ کِتا --	----	ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
جیہا دھُرِ لِکھِ پائِئونُ سے کرم کِمتا --5--	----	ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
سلوکُ م: 3 --	----	ਸਲੋਕੁ ਮਃ ੩ ॥
ستِیا ایہِ ن آکھیئنِ جو مڑِیا لگِ جلنّہِ --	----	ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ ॥
نانک ستِیا جائِیئنّہِ جِ بِرہے چوٹ مرنّہِ --1--	----	ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍ ॥੧॥
م: 3 --	----	ਮਃ ੩ ॥
بھی سو ستِیا جائِیئنِ سِیل سنّتوکھِ رہنّہِ --	----	ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍ ॥
سیونِ سائی آپنا نِت اُٹھِ سنّمھالنّہِ --2--	----	ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਾਲੰਨਿ੍ ॥੨॥
م: 3 --	----	ਮਃ ੩ ॥
کنّتا نالِ مہیلِیا سیتی اگِ جلاہِ --	----	ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥

جے جانڑہِ پِرُ آپنڑا تا تنِ دُکھ سہاہِ --	----	ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
نانکؑ کنّت ن جانڑنی سے کِءُ اگِ جلاہِ --	----	ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
بھاوے جِیوءُ کے مرءُ دُورہُ ہی بھجِ جاہِ --3--	----	ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
پئُڑی --	----	ਪਉੜੀ ॥
تُدھُ دُکھُ سُکھُ نالِ اُپائِیا لیکھُ کرتے لِکھِیا --	----	ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
ناوے جیوڈ ہور داتِ ناہی تِسُ رُوپُ ن رِکھِیا --	----	ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
نامُ اکھُٹُ نِدھانُ ہے گُرمُکھِ منِ وسِیا --	----	ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
کرِ کِرپا نامُ دیوسی پھِرِ لیکھُ ن لِکھِیا --	----	ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
سیوکؑ بھاءِ سے جن ملے جِن ہرِ جپُ جپِیا --6--	----	ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
سلوکُ م: 2 --	----	ਸਲੋਕੁ ਮਃ ੨ ॥

جِنی چلݨُ جاݨِیا سے کِءُ کرہِ وِتھار --	----	ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
چلݨ سار ن جاݨنی کاج سوارݨہار --1--	----	ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
م: 2 --	----	ਮਃ ੨ ॥
راتِ کارݨِ دھنُ سنّچِیٔے بھلکے چلݨُ ہوءِ --	----	ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
نانک نالِ ن چلئی پھِرِ پچھُتاوا ہوءِ --2--	----	ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
م: 2 --	----	ਮਃ ੨ ॥
بدھا چٹی جو بھرے نا گُݨُ نا اُپکارُ --	----	ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
سیتی کھُسی[1] سوارِیٔے نانک کارجُ سارُ --3-- | [1]خُشی-	----	ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
م: 2 --	----	ਮਃ ੨ ॥
منہٹھِ ترپھ[1] ن جِپئی جے بہُتا گھالے -- | [1]طرف-	----	ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ترپھ[1] جِݨےَ ست بھاءُ دے جن نانک سبدُ وِیچارے --4-- | [1]طرف-	----	ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥

پَئُڑی --	----	ਪਉੜੀ ॥
کرتے کارنُ جِن کِیا سو جانے سوئی --	----	ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
آپے سّرِسٹِ اُپائیئنُ آپے پھُنِ گوئی --	----	ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
جُگ چارے سبھ بھوِ تھکی کِن کِیمتِ[1] ہوئی -- | قیمت[1]	----	ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥
ستِگُرِ ایکُ وِکھالیا مَن تِن سُکھ ہوئی --	Page# [788]	ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥
گُرمُکھِ سدا سلاہیۓ[1] کرتا کرے سُ ہوئی --7-- | سلاحیۓ[1]	----	ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥
سلوک مہلا[1] 2 -- | محلا[1]	----	ਸਲੋਕ ਮਹਲਾ ੨ ॥
جِنا بھءُ تِنّہ ناہِ بھءُ مُچُ بھءُ نِبھوِیاہ --	----	ਜਿਨਾ ਭਉ ਤਿਨ੍ ਨਾਹਿ ਭਉ ਮੁਚੁ ਭਉ ਨਿਭਵਿਆਹ ॥
نانک ایہُ پٹنّترا تِتُ دِیبانِ گئیاہ --1--	----	ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥
م: 2 --	----	ਮਃ ੨ ॥
تُردے کءُ تُردا ملے اُڈتے کءُ اُڈتا --	----	ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥

جِیوتے کءُ جِیوتا ملےَ مُوۓ کءُ مُویا ۔۔	----	ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥
نانکؔ سو سالاہیۓَ[1] جِن کارنُ کِیا ۔۔2۔۔ | [1]سالاحیۓَ۔	----	ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥
پئُڑی ۔۔	----	ਪਉੜੀ ॥
سچُ دھِیائِن سے سچے گُر سبدِ وِیچاری ۔۔	----	ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥
ہئُمےَ مارِ منُ نِرملا ہرِ نامُ اُرِ دھاری ۔۔	----	ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥
کوٹھے منّڈپ ماڑِییا لگِ پۓ گاواری ۔۔	----	ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥
جِنّہِ کیۓ تِسہِ ن جاݨنی منمُکھِ گُباری[1] ۔۔ | [1]غُباری۔	----	ਜਿਨ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥
جِسُ بُجھائِہِ سو بُجھسی سچِیا کِیا جنّت وِچاری ۔۔8۔۔	----	ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥
سلوک م: 3 ۔۔	----	ਸਲੋਕ ਮਃ ੩ ॥
کامݨِ تءُ سِیگارُ کرِ جا پہِلاں کنّتُ مناءِ ۔۔	----	ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥

مت سجے کنّتُ ن آوئی ایوے برتھا جاءِ --	----	ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
کامݨِ پِر منُ مانیا تءُ بݨیا سِیگارُ --	----	ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
کِیا تءُ پرواݨُ ہےَ جا سہُ دھرے پِیارُ --	----	ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
بھءُ سِیگارُ تبول رسُ بھوجنُ بھاءُ کرےءِ --	----	ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
تنُ منُ سئُپے کنّت کءُ تءُ نانک بھوگُ کرےءِ --1--	----	ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
م: 3 --	----	ਮਃ ੩ ॥
کاجل پھُول تنّبول رسُ لے دھن کِیا سِیگارُ --	----	ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
سجے کنّتُ ن آئِیو ایوے بھئِیا وِکارُ --2--	----	ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
م: 3 --	----	ਮਃ ੩ ॥
دھن پِرُ ایہِ ن آکھِیئنِ بہنِ اِکٹھے ہوءِ --	----	ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥

ایک جوتِ دُءِ مُورتی دھن پِرُ کہیئے سوءِ --3--	----	ੲੇਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥
پئُڑی --	----	ਪਉੜੀ ॥
بھےَ بِنُ بھگتِ ن ہووئی نامِ ن لگےَ پیارُ --	----	ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
ستگُرِ ملِۓ بھءُ اُوپجےَ بھےَ بھاءِ رنگُ سوارِ --	----	ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥
تنُ منُ رتا رنگ سِءُ ہئُمےَ ترِسنا مارِ --	----	ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥
منُ تنُ نِرملُ اتِ سوہنٹا بھیٹِیا کرِسن مُرارِ --	----	ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥
بھءُ بھاءُ سبھُ تِس دا سو سچُ ورتےَ سنّسارِ --9--	----	ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
سلوک م: 1 --	----	ਸਲੋਕ ਮਃ ੧ ॥
واہُ کھسم[1] تُو واہُ جِنِ رچِ رچنا ہم کیئے -- | [1]خصم-	----	ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
ساگر لہرِ سمُنّد سر ویلِ ورس وراہُ --	----	ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥

آپِ کھڑووہِ آپِ کرِ آپیٖنٔے آپاہُ ـ ـ	----	ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥
گُرمُکھِ سیوا تھاءِ پوَے اُنمنِ تتُ کماہُ ـ ـ	----	ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥
مسکتِ[1] لہہُ مجُورِییا[2] منّگِ منّگِ کھسم[3] دراہُ ـ ـ | [1]مشقتِ ـ [2]مزُورِییا ـ [3]خصم ـ	----	ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥
نانک پُر در ویپرواہ تءُ درِ اُوݨا ناہِ کو سچا ویپرواہُ ـ ـ 1 ـ ـ	----	ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥
مہلا[1] 1 ـ ـ | [1]محلا ـ	----	ਮਹਲਾ ੧ ॥
اُجل موتی سوہݨے رتنا نالِ جُڑنّنِ ـ ـ	----	ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥
تِن جرُ وَیری نانکا جِ بُڈھے تھیءِ مرنّنِ ـ ـ 2 ـ ـ	----	ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥
پئُڑی ـ ـ	----	ਪਉੜੀ ॥
ہرِ سالاہی[1] سدا سدا تنُ منُ سئُپِ سرِیرُ ـ ـ | [1]سالاحی ـ	Page# [789]	ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
گُر سبدی سچُ پائِیا سچا گہِر گنّبھِیرُ ـ ـ	----	ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥

مَن تَنِ ہِردے رو رہیا ہرِ ہیرا ہیرُ --	ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
جنم مرنْ کا دُکھُ گئِیا پھرِ پوے ن پھیرُ --	ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
نانک نامُ سلاہِ[1] تُوُ ہرِ گُنّی گہیرُ --10-- | [1]سلاحِ-	ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
سلوک م: 1 --	ਸਲੋਕ ਮਃ ੧ ॥
نانک اِہُ تنُ جالِ جِن جلۓ نامُ وِسارِیا --	ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥
پئُدی جاءِ پرالِ پِچھے ہتھ ن انبڑے تِتُ نِوندھے تالِ --1--	ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
م: 1 --	ਮਃ ੧ ॥
نانک من کے کنّم پھِٹیا گنْت ن آوہی --	ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥
کِتی لہا سہنّم جا بکھسے[1] تا دھکا نہی --2-- | [1]بخشے-	ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
پئُڑی --	ਪਉੜੀ ॥
سچا امرُ چلائِئونُ کرِ سچُ پھُرمانْ[1] -- | [1]فُرمانْ-	ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥

سدا نِہچل رو رہِیا سو پُرکھُ سُجانُ --	----	ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥
گُر پرسادی سیوِیٔے سچ سبدِ نیسانُ[1] -- | نِیشانُ[1]-	----	ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥
پُورا تھاٹُ بنائِیا رنّگُ گُرمتِ مانُ --	----	ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥
اگم اگوچرُ الکھُ ہے گُرمُکھِ ہرِ جانُ --11--	----	ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
سلوک م: 1 --	----	ਸਲੋਕ ਮਃ ੧ ॥
نانک بدرا مال کا بھِیترِ دھرِیا آنِ --	----	ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
کھوٹے کھرے پرکھِیئنِ ساہِب[1] کے دِیبانِ --1-- | صاحِب[1]-	----	ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
م: 1 --	----	ਮਃ ੧ ॥
ناوݨ چلے تیرتھی مَنِ کھوٹے تنِ چور --	----	ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
اِکُ بھاءُ لتھی ناتِیا دُءِ بھا چڑہِیئس ہور --	----	ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

باہرِ دھوتی تُومڑی اندرِ وِس نِکور --	----	ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
سادھ بھلے اَنّاتیا چور سِ چورا چور --2--	----	ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
پئُڑی --	----	ਪਉੜੀ ॥
آپے ہُکمُ[1] چلائِدا جگُ دھندّھے لائِیا --	----	ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
اِکِ آپے ہی آپِ لائِئنُ گُرِ تے سُکھُ پائِیا --	----	ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
دہ دِس اِہُ منُ دھاودا گُرِ ٹھاکِ رہائِیا --	----	ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
ناوےَ نو سبھ لوچدی گُرمتی پائِیا --	----	ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
دھُرِ لِکھِیا میٹِ ن سکیِئےَ جو ہرِ لِکھِ پائِیا --12--	----	ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
سلوک م: 1 --	----	ਸਲੋਕ ਮਃ ੧ ॥
دُءِ دِیوے چئُدہ ہٹنالے --	----	ਦੁਇ ਦੀਵੇ ਚਉਦਹ ਹਟਨਾਲੇ ॥
جیتے جیء تیتے ونجارے --	----	ਜੇਤੇ ਜੀਅ ਤੇਤੇ ਵਣਜਾਰੇ ॥
کھُلّھے ہٹ ہویا واپارُ --	----	ਖੁਲ੍ਹੇ ਹਟ ਹੋਆ ਵਾਪਾਰੁ ॥

[1] حُکم-

جو پہُچے سو چلنہار --	----	ਜੋ ਪਹੁਚੈ ਸੋ ਚਲਣਹਾਰੁ ॥
دھرمُ دلالُ پائے نیسانُ[1] -- | [1]نیشانُ-	----	ਧਰਮੁ ਦਲਾਲੁ ਪਾਏ ਨੀਸਾਣੁ ॥
نانک نامُ لاہا پروانُ --	----	ਨਾਨਕ ਨਾਮੁ ਲਾਹਾ ਪਰਵਾਣੁ ॥
گھرِ آئے وجی وادھائی --	----	ਘਰਿ ਆਏ ਵਜੀ ਵਾਧਾਈ ॥
سچ نام کی مِلی وڈِیائی --1--	----	ਸਚ ਨਾਮ ਕੀ ਮਿਲੀ ਵਡਿਆਈ ॥੧॥
م: 1 --	----	ਮਃ ੧ ॥
راتی ہوون کالیا سُپیدا سے وَنّ --	----	ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥
دِہُ بگا تپے گھنا کالیا کالے ونّ --	----	ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
اندّھے اکلی[1] باہرے مُورکھ اندّھ گیانُ -- | [1]عقلی-	----	ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥
نانک ندری باہرے کبہِ ن پاوہِ مانُ --2--	----	ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
پئُڑی --	----	ਪਉੜੀ ॥
کائِیا کوٹ رچائِیا ہرِ سچے آپے --	----	ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
اِک دُوجے بھاءِ کھُیائِئن ہئُمے وِچ ویاپے --	----	ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥

اِہُ مانس جنمُ دُلنّبھُ سا منمُکھ سنّتاپے --	----	ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
جِسُ آپِ بُجھائے سو بُجھسی جِسُ ستِگُر تھاپے --	----	ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
سبھُ جگُ کھیلُ رچائِئونُ سبھ ورتے آپے --13--	----	ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
سلوک م: 1 --	----	ਸਲੋਕ ਮਃ ੧ ॥
چورا جارا رنڈِیا کُٹنِیا دِیبانُ --	Page# [790]	ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ویدِینا کی دوستی ویدِینا کا کھانُ --	----	ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
سِپھتی[1] سار ن جانٹنی سدا وسے سَیتانُ[2] -- | [1]صِفتی- [2]شَیطانُ-	----	ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
گدہُ چنّدنِ کھئُلیئے بھی ساہُو سِءُ پانُ --	----	ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
نانک کُوڑے کتِئے کُوڑا تنِیئے تانُ --	----	ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
کُوڑا کپڑُ کچھیئے کُوڑا پیَنٹُ مانُ --1--	----	ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥

م: 1 ـ ـ	----	ਮਃ ੧ ॥
بانْگا بُرگُو[1] سِنّگِیا نالے مِلی کلانْ ـ ـ ‌| [1]بُرغُو۔	----	ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥
اِکِ داتے اِکِ منّگتے نامُ تیرا پروانُْ ـ ـ	----	ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥
نانک جِنّھی سُنِ کے منّنِیا ہءُ تِنا وِٹہُ کُربانُْ[1] ـ ـ2ـ ـ | [1]قُربانُْ۔	----	ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
پئُڑی ـ ـ	----	ਪਉੜੀ ॥
مائِیا موہُ سبھُ کُوڑُ ہےَ کُوڑو ہوءِ گئِیا ـ ـ	----	ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥
ہئُمےَ جھگڑا پائِئونُ جھگڑے جگُ مُئِیا ـ ـ	----	ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥
گُرمُکھِ جھگڑُ چُکائِئونُ اِکو روِ رہِیا ـ ـ	----	ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥
سبھُ آتم رامُ پچھاݨِیا بھئُجلُ ترِ گئِیا ـ ـ	----	ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
جوتِ سماݨی جوتِ وِچِ ہرِ نامِ سمئِیا ـ ـ14ـ ـ	----	ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
سلوک م: 1 ـ ـ	----	ਸਲੋਕ ਮਃ ੧ ॥

ستگُر بھیکھیا دیہِ مےَ تُوں سنّمُکھ داتارُ --	----	ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
ہئُمےَ گربُ نِوارِیئےَ کامُ کرودھُ اہنّکارُ --	----	ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
لبُ لوبھُ پرجالیئےَ نامُ ملےَ آدھارُ --	----	ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
اہِنِس نوتن نِرملا مَیلا کبہُوںّ ن ہوءِ --	----	ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
نانک اِہ بِدھِ چھُٹیئےَ ندرِ تیری سُکھُ ہوءِ --1--	----	ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
م: 1 --	----	ਮਃ ੧ ॥
اِکو کنّتُ سبائِیا جِتی درِ کھڑِییاہ --	----	ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
نانک کنّتے رتِیا پُچھِ باتڑِییاہ --2--	----	ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
م: 1 --	----	ਮਃ ੧ ॥
سبھے کنّتے رتِیا مےَ دوہاگنِ کِتُ --	----	ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥

مےَ تنِ اوگن ایتڑے کھسمُ[1] ن پھیرے چِتُ --3-- | [1]خصمُ-	----	ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
م: 1 --	----	ਮਃ ੧ ॥
ہءُ بلِہاری تِن کءُ سِپھتِ[1] جِنا دےَ واتِ -- | [1]صِفتِ-	----	ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
سبھِ راتی سوہاگݨی اِک مےَ دوہاگݨِ راتِ --4--	----	ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
پئُڑی --	----	ਪਉੜੀ ॥
درِ منّگتُ جاچےَ دانُ ہرِ دِجےَ کرِپا کرِ --	----	ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
گُرمُکھِ لیہُ مِلاءِ جنُ پاوےَ نامُ ہرِ --	----	ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
انہد سبدُ وجاءِ جوتی جوتِ دھرِ --	----	ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
ہِردےَ ہرِ گُݨ گاءِ جےَ جےَ سبدُ ہرِ --	----	ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
جگ مہِ ورتےَ آپِ ہرِ سیتی پرِیتِ کرِ --15--	----	ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
سلوک م: 1 --	----	ਸਲੋਕ ਮਃ ੧ ॥

جِنی ن پائِئو پرّیم رسُ کنّت ن پائِئو ساءُ ـ ـ	----	ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥
سُنّجے گھر کا پاہُنٹا جِ ءُ آئِیا تِ ءُ جاءُ ـ ـ1ـ ـ	----	ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
م: 1 ـ ـ	----	ਮਃ ੧ ॥
س ءُ اولامّہے دِنےَ کے راتی مِلنّہِ سہنّس ـ ـ	----	ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨਿੑ ਸਹੰਸ ॥
سِپھتِ[1] سلاہنُٹ[2] چھڈِ کےَ کرنّگی لگا ہنّسُ ـ ـ | [1]صِفتِ ـ [2]سلاحنُٹ ـ	----	ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
پھِٹُ اِویہا جِیوِیا جِتُ کھاءِ ودھائِیاپیٹُ ـ ـ	----	ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
نانک سچے نام وِنُٹ سبھو دُسمنُ ہیتُ ـ ـ2ـ ـ	----	ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
پئُڑی ـ ـ	----	ਪਉੜੀ ॥
ڈھاڈھی گُنٹ گاوےَ نِت جنمُ سوارِیا ـ ـ	----	ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥
گُرمُکھِ سیوِ سلاہِ[1] سچا اُر دھارِیا ـ ـ | [1]سلاحِ ـ	----	ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥

گھرُ درُ پاوے مہلُ[1] نامُ پِیارِیا -- | محلُ[1]-	----	ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥
گُرمُکھِ پائِیا نامُ ہءُ گُرک ءُ وارِیا --	Page# [791]	ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥
تُو آپِ سوارہِ آپِ سِرجنہارِیا --16--	----	ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥
سلوک م: 1 --	----	ਸਲੋਕ ਮਃ ੧ ॥
دِیوا بلے انّدھیرا جاءِ --	----	ਦੀਵਾ ਬਲੈ ਅੰਧੇਰਾ ਜਾਇ ॥
بید پاٹھ متِ پاپا کھاءِ --	----	ਬੇਦ ਪਾਠ ਮਤਿ ਪਾਪਾ ਖਾਇ ॥
اُگوے سُورُ ن جاپے چنّدُ --	----	ਉਗਵੈ ਸੂਰੁ ਨ ਜਾਪੈ ਚੰਦੁ ॥
جہ گِیان پّرگاسُ اگِیانُ مِٹنّتُ --	----	ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
بید پاٹھ سنّسار کی کار --	----	ਬੇਦ ਪਾਠ ਸੰਸਾਰ ਕੀ ਕਾਰ ॥
پّڑہِ پّڑہِ پنّڈِت کرہِ بیچار --	----	ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ ॥
بِنُ بُوجھے سبھ ہوءِ کھُیار[1] -- | خُیار[1]-	----	ਬਿਨੁ ਬੂਝੇ ਸਭ ਹੋਇ ਖੁਆਰ ॥
نانک گُرمُکھِ اُترسِ پارِ --1--	----	ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
م: 1 --	----	ਮਃ ੧ ॥
سبدے سادُ ن آئِئو نامِ ن لگو پِیارُ --	----	ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

رسنا پھِکا بولݨا نِت نِت ہوءِ کھُیارُ[1] ۔۔ | [1]خُیارُ۔	----	ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
نانکُ ءِئےَ کِرتِ کماوݨا کوءِ ن میٹݨہارُ ۔۔2۔۔	----	ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥
پئُڑی ۔۔	----	ਪਉੜੀ ॥
جِ پّربھُ سلاہے آپݨا سو سوبھا پاۓ ۔۔	----	ਜਿ ਪ੍ਰਭੁ ਸਲਾਹੇ ਆਪਣਾ ਸੋ ਸੋਭਾ ਪਾਏ ॥
ہئُمےَ وِچہُ دُورِ کرِ سچُ مّنِ وساۓ ۔۔	----	ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥
سچُ باݨی گُݨ اُچرےَ سچا سُکھُ پاۓ ۔۔	----	ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥
میلُ بھِئیا چِری وِچھُنّیا گُر پُرکھِ مِلاۓ ۔۔	----	ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥
منُ مَیلا اِو سُدھُ ہےَ ہرِ نامُ دھِیاۓ ۔۔17۔۔	----	ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
سلوکُ م: 1 ۔۔	----	ਸਲੋਕ ਮਃ ੧ ॥
کائِیا کُومل پھُل گُݨ نانکُ گُپسِ مال ۔۔	----	ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥

اینی پھُلی رءُ کرے اور کِ چُنِیٔہِ ڈال --1--	----	ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥
مہلا[1] 2 -- | محلا[1]-	----	ਮਹਲਾ ੨ ॥
نانکؔ تِنا بسنّتُ ہےَ جِنّہ گھرِ وسِیا کنّتُ --	----	ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ ॥
جِن کے کنّت دِساپُری سے اِہنِس پھِرہِ جلنّت --2--	----	ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
پئُڑی --	----	ਪਉੜੀ ॥
آپے بکھسے[1] دئِیا کرِ گُر ستِگُر بچنی -- | بخشے[1]-	----	ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥
اندِنُ سیوی گُݨ روا منُ سچےَ رچنی --	----	ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥
پّربھُ میرا بیئنّتُ ہےَ انّتُ کنےَ ن لکھنی --	----	ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥
ستِگُر چرݨی لگِیا ہرِ نامُ نِت جپنی --	----	ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥
جو اِچھےَ سو پھلُ پائِسی سبھِ گھرےَ وِچِ جچنی --18--	----	ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥
سلوکؔ م: 1 --	----	ਸਲੋਕ ਮਃ ੧ ॥

پہِل بسنّتےَ آگمنِ پہِلا مئُلِئو سوءِ --	----	ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥
جِتُ مئُلِئَ سبھ مئُلیِئَ تِسہِ ن مئُلِہُ کوءِ --1--	----	ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
م: 2 --	----	ਮਃ ੨ ॥
پہِل بسنّتےَ آگمنِ تِس کا کرہُ بیِچارُ --	----	ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥
نانک سو سالاہیِئَ[1] جِ سبھسےَ دے آدھارُ --2-- | [1]سالاحیئَ-	----	ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥
م: 2 --	----	ਮਃ ੨ ॥
مِلِئَ مِلِیا نا مِلےَ مِلےَ مِلِیا جے ہوءِ --	----	ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
انّترِ آتمےَ جو مِلےَ مِلِیا کہِیئَ سوءِ --3--	----	ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥
پئُڑی --	----	ਪਉੜੀ ॥
ہرِ ہرِ نامُ سلاہیِئَ[1] سچُ کار کماوےَ -- | [1]سلاحیئَ-	----	ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥
دوُجی کارےَ لگِیا پھِرِ جونی پاوےَ --	----	ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥

نامِ رتیا نامُ پائیۓ نامے گُݨ گاوے ۔۔	----	ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥
گُر کے سبدِ سلامیۓ[1] ہرِ نامِ سماوے ۔۔ | [1]سلاحیۓ۔	----	ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥
ستِگُر سیوا سپھل ہے سیوِۓ پھل پاوے ۔۔19۔۔	----	ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥
سلوک م: 2 ۔۔	----	ਸਲੋਕ ਮਃ ੨ ॥
کِس ہی کوئی کوءِ منّجُ نِماݨی اِکُ توُ ۔۔	----	ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
کِءُ ن مرِیجے روءِ جا لگُ چِتِ ن آوہی ۔۔1۔۔	----	ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥
م: 2 ۔۔	Page# [792]	ਮਃ ੨ ॥
جاں سُکھُ تا سہُ راوِئو دُکھِ بھی سنّمہالِئوءِ ۔۔	----	ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹਾਲਿਓਇ ॥
نانکُ کہے سِیاݨیۓ اِءُ کنّت مِلاوا ہوءِ ۔۔2۔۔	----	ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥
پئُڑی ۔۔	----	ਪਉੜੀ ॥
ہءُ کِیا سالاہی[1] کِرم جنّتُ وڈی تیری وڈِیائی ۔۔ | [1]سالاحی۔	----	ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥

تُو اگم دئیالُ اگنّمُ ہے آپ لَیہِ مِلائی --	ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
مےَ تُجھ بِن بیلی کو نہی تُو انّتِ سکھائی --	ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥
جو تیری سرنّاگتی تِن لَیہِ چھڈائی --	ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
نانک ویپرواہُ ہے تِسُ تِلُ ن تمائی[1] --20--1-- |	ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥

[1]طماعی-

راگُ سُوہی بانْی سّری کبیر جیءُ تتھا سبھنا بھگتا کی -- کبِیر کے	ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ
ੴ سِتگُر پّرسادِ --	ੴ ਸਤਿਗੁਰ ਪ੍ਰਸਾਦਿ ॥
اوترِ آءِ کہا تُم کینا --	ਅਵਤਰਿ ਆਇ ਕਹਾ ਤੁਮ ਕੀਨਾ ॥
رام کو نامُ ن کبہُو لینا --1--	ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
رام ن جپہُ کون متِ لاگے --	ਰਾਮ ਨ ਜਪਹੁ ਕਵਨ ਮਤਿ ਲਾਗੇ ॥
مرِ جئیبے کءُ کیا کرہُ ابھاگے --1-- رہاءُ --	ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥
دُکھ سُکھ کرِ کے کُٹنّبُ جیوائیا --	ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
مرتی بار اِکسر دُکھُ پائیا --2--	ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
کنّٹھ گہن تب کرن پُکارا --	ਕੰਠ ਗਹਨ ਤਬ ਕਰਨ ਪੁਕਾਰਾ ॥

کِہ کبیر آگے تے ن سنّمھارا --3--1--	----	ਕਹਿ ਕਬੀਰ ਆਗੇ ਤੇ ਨ ਸੰਮ੍ਹਾਰਾ ॥੩॥੧॥
سُوہی کبِیر جی --	----	ਸੂਹੀ ਕਬੀਰ ਜੀ ॥
تھرہر کنّپے بالا جیءُ --	----	ਥਰਹਰ ਕੰਪੈ ਬਾਲਾ ਜੀਉ ॥
نا جانءُ کِیا کرسی پیءُ --1--	----	ਨਾ ਜਾਨਉ ਕਿਆ ਕਰਸੀ ਪੀਉ ॥੧॥
رَینِ گئی مت دِنُ بھی جاءِ --	----	ਰੈਨਿ ਗਈ ਮਤ ਦਿਨੁ ਭੀ ਜਾਇ ॥
بھور گئے بگ بَیٹھے آءِ --1-- رہاءُ --	----	ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
کاچے کروے رہے ن پانی --	----	ਕਾਚੈ ਕਰਵੈ ਰਹੈ ਨ ਪਾਨੀ ॥
ہنّس چلیا کائِیا کُملانی --2--	----	ਹੰਸੁ ਚਲਿਆ ਕਾਇਆ ਕੁਮਲਾਨੀ ॥੨॥
کُیار کنّنِیا جَیسے کرت سِیگارا --	----	ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥
کِءُ رلِیا مانے باجھُ بھتارا --3--	----	ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥
کاگ اُڈاوت بھُجا پرانی --	----	ਕਾਗ ਉਡਾਵਤ ਭੁਜਾ ਪਿਰਾਨੀ ॥
کِہ کبیر اِہ کتھا سِرانی --4--2--	----	ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥
سُوہی کبِیر جیءُ --	----	ਸੂਹੀ ਕਬੀਰ ਜੀਉ ॥
املُ[1] سِرانو لیکھا دینا -- | [1]عملُ-	----	ਅਮਲੁ ਸਿਰਾਨੋ ਲੇਖਾ ਦੇਨਾ ॥
آۓ کٹھِن دُوت جم لینا --	----	ਆਏ ਕਠਿਨ ਦੂਤ ਜਮ ਲੇਨਾ ॥
کِیا تے کھٹِیا کہا گوائِیا --	----	ਕਿਆ ਤੈ ਖਟਿਆ ਕਹਾ ਗਵਾਇਆ ॥
چلہُ سِتاب دِیبانِ بُلائِیا --1--	----	ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥
چلُ درہالُ[1] دِیوانِ بُلائِیا -- | [1]درحالُ-	----	ਚਲੁ ਦਰਹਾਲੁ ਦੀਵਾਨਿ ਬੁਲਾਇਆ ॥
ہرِ پھُرمانُ[1] درگہ کا آئِیا --1-- رہاءُ -- | [1]فُرمانُ-	----	ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥

کرءُ ارداِس[1] گاو کِچھُ باکی -- | [1]عرداِس-	----	ਕਰਉ ਅਰਦਾਸਿ ਗਾਵ ਕਿਛ ਬਾਕੀ ॥
لےءُ نِبیرِ آجُ کی راتی --	----	ਲੇਉ ਨਿਬੇਰਿ ਆਜੁ ਕੀ ਰਾਤੀ ॥
کِچھُ بھی کھرچُ تُمّہارا سارءُ --	----	ਕਿਛ ਭੀ ਖਰਚੁ ਤੁਮ੍ਹਾਰਾ ਸਾਰਉ ॥
سُبہ[1] نِواج[2] سراءِ گُجارءُ[3] --2-- | [1]صُبح- [2]نِواز- [3]غُزارءُ-	----	ਸੁਬਹ ਨਿਵਾਜ ਸਰਾਇ ਗੁਜਾਰਉ ॥੨॥
سادھسنّگِ جا کءُ ہرِ رنّگُ لاگا --	----	ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥
دھنُ دھنُ سو جنُ پُرکھُ سُبھاگا --	----	ਧਨੁ ਧਨੁ ਸੋ ਜਨੁ ਪੁਰਖੁ ਸੁਭਾਗਾ ॥
اِیت اُوت جن سدا سُہیلے --	----	ਈਤ ਊਤ ਜਨ ਸਦਾ ਸੁਹੇਲੇ ॥
جنمُ پدارتھُ جِیتِ اموٗلے --3--	----	ਜਨਮੁ ਪਦਾਰਥੁ ਜੀਤਿ ਅਮੋਲੇ ॥੩॥
جاگتُ سوئِیا جنمُ گوائِیا --	----	ਜਾਗਤੁ ਸੋਇਆ ਜਨਮੁ ਗਵਾਇਆ ॥
مالُ دھنُ جورِیا بھِئیا پرائِیا --	----	ਮਾਲੁ ਧਨੁ ਜੋਰਿਆ ਭਇਆ ਪਰਾਇਆ ॥
کہُ کبِیر تیئی نر بھوٗلے --	----	ਕਹੁ ਕਬੀਰ ਤੇਈ ਨਰ ਭੂਲੇ ॥
کھسمُ[1] بِسارِ ماٹی سنّگِ رُولے --4--3-- | [1]خصمُ-	----	ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥
سُوہی کبِیر جیءُ لِلت --	----	ਸੂਹੀ ਕਬੀਰ ਜੀਉ ਲਲਿਤ ॥
تھاکے نَین سّرون سُنِ تھاکے تھاکی سُنّدرِ کائِیا --	Page# [793]	ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥
جرا ہاك دی سبھ متِ تھاکی ایك ن تھاکسِ مائِیا --1--	----	ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
باورے تےَ گِیان بیچارُ ن پائِیا --	----	ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥

ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥	----	بِرتھا جنمُ گوائِیا ــ۔1ــ۔ رہاءُ ــ۔
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥	----	تب لگُ پ٘رانی تسےَ سرِیوہُ جب لگُ گھٹ مہِ ساسا ــ۔
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥	----	جے گھٹُ جاءِ ت بھاءُ ن جاسی ہرِ کے چرن نِواسا ــ۔2ــ۔
ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥	----	جِس کءُ سبدُ بساوےَ انّترِ چُوکےَ تِسہِپیاسا ــ۔
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥	----	ہُکمےَ[1] بُوجھےَ چئُپڑِ کھیلےَ منُ جِݨِ ڈھالے پاسا ــ۔3ــ۔ | [1]حُکمےَ۔
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥	----	جو جن جانِ بھجہِ ابِگت کءُ تِن کا کچھوُ ن ناسا ــ۔
ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥	----	کہُ کبِیر تے جن کبہُ ن ہارہِ ڈھالِ جُ جانہِ پاسا ــ۔4ــ۔4ــ۔
ਸੂਹੀ ਲਲਿਤ ਕਬੀਰ ਜੀਉ ॥	----	سُوہی لِلت کبِیر جیءُ ــ۔
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥	----	ایکُ کوٹُ پنّچ سِکدارا پنّچے ماگہِ ہالا ــ۔
ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥	----	جِمی[1] ناہی مےَ کِسی کی بوئی اَیسا دینُ دُکھالا ــ۔1ــ۔ | [1]زِمی۔

ہرِ کے لوگا موکُ ءُنیتِ ڈسےَ پٹواری ۔۔	----	ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥
اُوپرِ بھُجا کرِ مےَ گُرپہِ پُکارِیا تِن ہءُ لِیا اُباری ۔۔1۔۔ رہاءُ ۔۔	----	ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥
نءُ ڈاڈی دس مُنّسپھ[1] دھاوہِ رئِیئتِ[2] بسن ن دیہی ۔۔ | [1]مُنّصف۔ [2]رعِیئتِ۔	----	ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥
ڈوری پُوری ماپہِ ناہی بہُ بِسٹالا لیہی ۔۔2۔۔	----	ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥
بہترِ گھر اِکُ پُرکھُ سمائِیا اُنِ دِییا نامُ لِکھائی ۔۔	----	ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥
دھرم راءِ کا دپھترُ[1] سودھِیا باکی رِجم[2] ن کائی ۔۔3۔۔ | [1]دفترُ۔ [2]رِزم۔	----	ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥
سنّتا کءُ متِ کوئی نِنّدہُ سنّت رامُ ہےَ ایکو[1] ۔۔ | [1]ایکو۔	----	ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ ॥
کہُ کبِیر مےَ سو گُرُ پائِیا جا کا ناءُ بِبیکو[1] ۔۔4۔۔5۔۔ | [1]بِبیکو۔	----	ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ ॥੪॥੫॥
راگُ سُوہی باݨی سّری روِداس جیءُ کی	----	ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
سہ کی سار سُہاگنِ جانےَ ۔۔	----	ਸਹ ਕੀ ਸਾਰ ਸੁਹਾਗਨਿ ਜਾਨੈ ॥

تِج ابھمانُ سُکھ رلیا مانےَ --	----	ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
تنُ منُ دےءِ ن انترُ راکھےَ --	----	ਤਨੁ ਮਨੁ ਦੇਇ ਨ ਅੰਤਰੁ ਰਾਖੈ ॥
اورا دیکھِ ن سُنےَ ابھاکھےَ --1--	----	ਅਵਰਾ ਦੇਖਿ ਨ ਸੁਨੈ ਅਭਾਖੈ ॥੧॥
سو کت جانےَ پیر پرائی --	----	ਸੋ ਕਤ ਜਾਨੈ ਪੀਰ ਪਰਾਈ ॥
جا کےَ انترِ دردُ ن پائی --1-- رہاءُ --	----	ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥
دُکھی دُہاگنِ دُءِ پکھ ہِینی --	----	ਦੁਖੀ ਦੁਹਾਗਨਿ ਦੁਇ ਪਖ ਹੀਨੀ ॥
جِنِ ناہ نِرنّترِ بھگتِ ن کینی --	----	ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
پُر سلات[1] کا پنّتھُ دُہیلا -- | [1]صلات-	----	ਪੁਰ ਸਲਾਤ ਕਾ ਪੰਥੁ ਦੁਹੇਲਾ ॥
سنّگِ ن ساتھی گونُ اِکیلا --2--	----	ਸੰਗਿ ਨ ਸਾਥੀ ਗਵਨੁ ਇਕੇਲਾ ॥੨॥
دُکھِیا دردونّدُ درِ آئیا --	----	ਦੁਖੀਆ ਦਰਦਵੰਦੁ ਦਰਿ ਆਇਆ ॥
بہُتُ پِیاس جبابُ ن پائیا --	----	ਬਹੁਤੁ ਪਿਆਸ ਜਬਾਬੁ ਨ ਪਾਇਆ ॥
کہِ روِداس سرنِ پرّبھ تیری --	----	ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥
جِءُ جانہُ تِءُ کرُ گتِ میری --3--1--	----	ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥
سُوہی --	----	ਸੂਹੀ ॥
جو دِن آوہِ سو دِن جاہی --	----	ਜੋ ਦਿਨ ਆਵਹਿ ਸੋ ਦਿਨ ਜਾਹੀ ॥
کرنا کُوچُ رہنُ تھِرُ ناہی --	----	ਕਰਨਾ ਕੂਚੁ ਰਹਨੁ ਥਿਰੁ ਨਾਹੀ ॥
سنّگُ چلت ہے ہم بھی چلنا --	----	ਸੰਗੁ ਚਲਤ ਹੈ ਹਮ ਭੀ ਚਲਨਾ ॥
دُورِ گونُ سِر اُوپرِ مرنا --1--	----	ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥
کِیا تُو سوئِیا جاگُ اِیانا --	----	ਕਿਆ ਤੂ ਸੋਇਆ ਜਾਗੁ ਇਆਨਾ ॥

تے جیونُ جگِ سچُ کرِ جانا --1-- رہاءُ --	Page# [794]	ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥
جِن جیءُ دییا سُ رِجکُ[1] انبّراوے -- | [1]رزق-	----	ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
سبھ گھٹ بھیترِ ہاٹُ چلاوے --	----	ਸਭ ਘਟ ਭੀਤਰਿ ਹਾਟੁ ਚਲਾਵੈ ॥
کرِ بندِگی چھاڈِ مے میرا --	----	ਕਰਿ ਬੰਦਿਗੀ ਛਾਡਿ ਮੈ ਮੇਰਾ ॥
ہِردے نامُ سمہّارِ سویرا --2--	----	ਹਿਰਦੈ ਨਾਮੁ ਸਮ੍ਹਾਰਿ ਸਵੇਰਾ ॥੨॥
جنمُ سِرانو پنّتھُ ن سوارا --	----	ਜਨਮੁ ਸਿਰਾਨੋ ਪੰਥੁ ਨ ਸਵਾਰਾ ॥
سانجھ پری دہ دِس اندّھیارا --	----	ਸਾਂਝ ਪਰੀ ਦਹ ਦਿਸ ਅੰਧਿਆਰਾ ॥
کہِ رووِداس نِدانِ دِوانے --	----	ਕਹਿ ਰਵਿਦਾਸ ਨਿਦਾਨਿ ਦਿਵਾਨੇ ॥
چیتسِ ناہی دُنیا پھن کھانے --3--2--	----	ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥
سُوہی --	----	ਸੂਹੀ ॥
اُوچے منّدر سال رسوئی --	----	ਊਚੇ ਮੰਦਰ ਸਾਲ ਰਸੋਈ ॥
ایک گھری پھُنِ رہنُ ن ہوئی --1--	----	ਏਕ ਘਰੀ ਫੁਨਿ ਰਹਨੁ ਨ ਹੋਈ ॥੧॥
اِہُ تنُ اَیسا جَیسے گھاس کی ٹاٹی --	----	ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
جلِ گئِئو گھاسُ رلِ گئِئو ماٹی --1-- رہاءُ --	----	ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥
بھائی بنّدھ کُٹنّب سہیرا --	----	ਭਾਈ ਬੰਧ ਕੁਟੰਬ ਸਹੇਰਾ ॥
اوءِ بھی لاگے کاڈھُ سویرا --2--	----	ਓਇ ਭੀ ਲਾਗੇ ਕਾਢੁ ਸਵੇਰਾ ॥੨॥
گھر کی نارِ اُرہِ تن لاگی --	----	ਘਰ ਕੀ ਨਾਰਿ ਉਰਹਿ ਤਨ ਲਾਗੀ ॥

اُہ تءُ بھُوتُ بھُوتُ کرِ بھاگی ۔۔3۔۔	----	ੳਹ ਤਉ ਭੂਤੁ ਭੂਤੁ ਕਰਿ ਭਾਗੀ ॥੩॥
کہِ روِداس سبھےَ جگُ لُوٹِیا ۔۔	----	ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ہم تءُ ایک رامُ کہِ چھُوٹِیا ۔۔4۔۔3۔۔	----	ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
راگُ سُوہی بانْڑی سیکھ پھرِید جی کی ۔۔	----	ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
تپِ تپِ لُہِ لُہِ ہاتھ مروڑءُ ۔۔	----	ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
باولِ ہوئی سو سہُ لوڑءُ ۔۔	----	ਬਾਵਲਿ ਹੋਈ ਸੋ ਸਹੁ ਲੋਰਉ ॥
تےَ سہِ من مہِ کِیا روسُ ۔۔	----	ਤੈ ਸਹਿ ਮਨ ਮਹਿ ਕੀਆ ਰੋਸੁ ॥
مُجھُ اوگن سہ ناہی دوسُ ۔۔1۔۔	----	ਮੁਝੁ ਅਵਗਨ ਸਹ ਨਾਹੀ ਦੋਸੁ ॥੧॥
تےَ ساہِب[1] کی مےَ سار ن جانی ۔۔ |	----	ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
[1]صاحِب۔		
جوبنُ کھوءِ پاچھےَ پچھُتانی ۔۔1۔۔ رہاءُ ۔۔	----	ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
کالی کوئِل تُوکِت گُن کالی ۔۔	----	ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
اپنے پ٘رِیتم کے ہءُ بِرہےَ جالی ۔۔	----	ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
پِرہِ بِہُون کتہِ سُکھُ پاۓ ۔۔	----	ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
جا ہوءِ ک٘رِپالُ تا پ٘ربھُو مِلاۓ ۔۔2۔۔	----	ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
وِدھنْڑ کھُوہی مُنّدھ اِکیلی ۔۔	----	ਵਿਧਣ ਖੂਹੀ ਮੁੰਧ ਇਕੇਲੀ ॥
نا کو ساتھی نا کو بیلی ۔۔	----	ਨਾ ਕੋ ਸਾਥੀ ਨਾ ਕੋ ਬੇਲੀ ॥
کرِ کرپا پ٘ربھِ سادھسنّگِ میلی ۔۔	----	ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥

جا پھِر دیکھا تا میرا الہُ بیلی --3--	----	ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
واٹ ہماری کھری اُڈِینٖی --	----	ਵਾਟ ਹਮਾਰੀ ਖਰੀ ਉਡੀਣੀ ॥
کھنِئہُ تِکھی بہُتُ پِئِینٖی --	----	ਖੰਨਿਅਹੁ ਤਿਖੀ ਬਹੁਤੁ ਪਿਈਣੀ ॥
اُس اُوپرِ ہےَ مارگُ میرا --	----	ਉਸੁ ਊਪਰਿ ਹੈ ਮਾਰਗੁ ਮੇਰਾ ॥
سیکھ پھرِیدا پنّتھُ سمّھارِ سویرا --4--1--	----	ਸੇਖ ਫਰੀਦਾ ਪੰਥੁ ਸਮ੍ਹਾਰਿ ਸਵੇਰਾ ॥੪॥੧॥
سُوہی لِلت --	----	ਸੂਹੀ ਲਲਿਤ ॥
بیڑا بنّدھِ ن سکِئو بنّدھن کی ویلا --	----	ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
بھرِ سرورُ جب اُوچھلےَ تب ترنُٗ دُہیلا --1--	----	ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ہتھُ ن لاءِ کسُنّبھڑےَ جلِ جاسی ڈھولا --1-- رہاءُ --	----	ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥
اِک آپنّہےَ پتلی سہ کیرے بولا --	----	ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥
دُدھا تھنٖی ن آوئی پھِرِ ہوءِ ن میلا --2--	----	ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
کہےَ پھرِیدُ سہیلِیہو سہُ الائیسی --	----	ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥

ہنّسُ چلسی ڈُنمّنڑا اِہ تنُ ڈھیری تھِیسی --3--2--	----	ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥
੧ੴ سِتنامُ کرتا پُرکھُ نِربھءُ نِرویرُ اکال مُورتِ اجُونی سَیبھنّ گُرپّرسادِ --	----	੧ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ بِلاولُ مہلا[1] 1 چئُپدے گھرُ 1 -- | [1]محلا-	Page# [795]	ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
تُو سُلتانُ[1] کہا ہءُ مِیا تیری کون وڈائی -- | [1]سُلطانُ-	----	ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥
جو تُو دیہِ سُ کہا سُیامی مےَ مُورکھ کہنڑُ ن جائی --1--	----	ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥
تیرے گُنڑ گاوا دیہِ بُجھائی --	----	ਤੇਰੇ ਗੁਣ ਗਾਵਾ ਦੇਹਿ ਬੁਝਾਈ ॥
جَیسے سچ مہِ رہءُ رجائی[1] --1-- رہاءُ -- | [1]رضائِی-	----	ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥
جو کِچھُ ہویا سبھُ کِچھُ تُجھ تے تیری سبھ اسنائی --	----	ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
تیرا انّتُ ن جانڑا میرے ساہِب[1] مےَ انّدھُلے کِیا چتُرائی --2-- | [1]صاحِب-	----	ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥
کِیا ہءُ کتھی کتھے کتھِ دیکھا مےَ اکتھُ ن کتھنا جائی --	----	ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥

جو تُدھُ بھاوےَ سوئی آکھا تِلُ تیری وڈِیائی --3--	----	ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥
اِتے کوُکر ہءُ بیگانا بھئُکا اِسُ تن تائی --	----	ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥
بھگتِ ہینُ نانکُ جے ہوئِگا تا کھسمے[1] ناءُ ن جائی --4--1-- | [1]خصمے-	----	ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥
بِلاولُ مہلا[1] 1 -- | [1]محلا-	----	ਬਿਲਾਵਲੁ ਮਹਲਾ ੧ ॥
منُ منّدرُ تنُ ویس کلنّدرُ گھٹ ہی تِیرتھِ ناوا --	----	ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥
ایکُ سبدُ میرےَ پّرانِ بستُ ہےَ باہُڑِ جنمِ ن آوا --1--	----	ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
منُ بیدھِیا دئِیال سیتی میری مائی --	----	ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥
کئُݨُ جاݨےَ پِیر پرائی --	----	ਕਉਣੁ ਜਾਣੈ ਪੀਰ ਪਰਾਈ ॥
ہم ناہی چِنّت پرائی --1-- رہاءُ --	----	ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
اگم اگوچر الکھ اپارا چِنّتا کرہُ ہماری --	----	ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥
جلِ تھلِ مہِیئلِ بھرِپُرِ لِینا گھٹِ گھٹِ جوتِ تُمّھاری --2--	----	ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹਾਰੀ ॥੨॥

سِکھ مت سبھ بُدھِ تُمّھاری منّدِر چھاوا تیرے --	----	ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਿਰ ਛਾਵਾ ਤੇਰੇ ॥
تُجھ بِنُ اورُ ن جاݨا میرے ساہِبا[1] گُݨ گاوا نِت تیرے --3-- | [1]صاحِبا-	----	ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥
جیء جنّت سبھِ سرݨِ تُمّھاری سرب چِنّت تُدھُ پاسے --	----	ਜੀਅ ਜੰਤ ਸਭਿ ਸਰਣਿ ਤੁਮ੍ਹਾਰੀ ਸਰਬ ਚਿੰਤ ਤੁਧੁ ਪਾਸੇ ॥
جو تُدھُ بھاوےَ سوئی چنّگا اِک نانک کی ارداسے[1] --4--2-- | [1]عرداسے-	----	ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥
بِلاولُ مہلا[1] 1 -- | [1]محلا-	----	ਬਿਲਾਵਲੁ ਮਹਲਾ ੧ ॥
آپے سبدُ آپے نِیسانُ[1] -- | [1]نِیشانُ-	----	ਆਪੇ ਸਬਦੁ ਆਪੇ ਨੀਸਾਨੁ ॥
آپے سُرتا آپے جانُ --	----	ਆਪੇ ਸੁਰਤਾ ਆਪੇ ਜਾਨੁ ॥
آپے کرِ کرِ ویکھےَ تاݨُ --	----	ਆਪੇ ਕਰਿ ਕਰਿ ਵੇਖੈ ਤਾਣੁ ॥
تُو داتا نامُ پرواݨُ --1--	----	ਤੂ ਦਾਤਾ ਨਾਮੁ ਪਰਵਾਣੁ ॥੧॥
اَیسا نامُ نِرنّجن دےءُ --	----	ਐਸਾ ਨਾਮੁ ਨਿਰੰਜਨ ਦੇਉ ॥
ہءُ جاچِکُ تُو الکھ اَبھےءُ --1-- رہاءُ --	Page# [796]	ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
مائِیا موہُ دھرکٹی نارِ --	----	ਮਾਇਆ ਮੋਹੁ ਧਰਕਟੀ ਨਾਰਿ ॥
بھُونّڈی کامݨِ کامݨِیارِ --	----	ਭੂੰਡੀ ਕਾਮਣਿ ਕਾਮਣਿਆਰਿ ॥
راجُ رُوپُ جھُوٹھا دِن چارِ --	----	ਰਾਜੁ ਰੂਪੁ ਝੂਠਾ ਦਿਨ ਚਾਰਿ ॥

نامُ ملےَ چانڑُ انّدھیارِ --2--	----	ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
چکھِ چھوڑی سہسا نہی کوءِ --	----	ਚਖਿ ਛੋਡੀ ਸਹਸਾ ਨਹੀ ਕੋਇ ॥
باپُ دِسےَ ویجاتِ ن ہوءِ --	----	ਬਾਪੁ ਦਿਸੈ ਵੇਜਾਤਿ ਨ ਹੋਇ ॥
ایکے کءُ ناہی بھءُ کوءِ --	----	ਏਕੇ ਕਉ ਨਾਹੀ ਭਉ ਕੋਇ ॥
کرتا کرے کراوےَ سوءِ --3--	----	ਕਰਤਾ ਕਰੇ ਕਰਾਵੈ ਸੋਇ ॥੩॥
سبدِ مُئے منُ من تے مارِیا --	----	ਸਬਦਿ ਮੁਏ ਮਨੁ ਮਨ ਤੇ ਮਾਰਿਆ ॥
ٹھاکِ رہے منُ ساچےَ دھارِیا --	----	ਠਾਕਿ ਰਹੇ ਮਨੁ ਸਾਚੈ ਧਾਰਿਆ ॥
اورُ ن سُوجھےَ گرُ کءُ وارِیا --	----	ਅਵਰੁ ਨ ਸੂਝੈ ਗੁਰ ਕਉ ਵਾਰਿਆ ॥
نانک نامِ رتے نِستارِیا --4--3--	----	ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
بِلاولُ مہلا[1] 1 -- | محلا[1]	----	ਬਿਲਾਵਲੁ ਮਹਲਾ ੧ ॥
گرُ بچنی منُ سہج دھِیانے --	----	ਗੁਰ ਬਚਨੀ ਮਨੁ ਸਹਜ ਧਿਆਨੇ ॥
ہرِ کےَ رنّگِ رتا منُ مانے --	----	ਹਰਿ ਕੈ ਰੰਗਿ ਰਤਾ ਮਨੁ ਮਾਨੇ ॥
منمُکھ بھرمِ بھُلے بئُرانے --	----	ਮਨਮੁਖ ਭਰਮਿ ਭੁਲੇ ਬਉਰਾਨੇ ॥
ہرِ بِنُ کِءُ رہیئےَ گرُ سبدِ پچھانے --1--	----	ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
بِنُ درسن کیَسے جیوءُ میری مائی --	----	ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥

ہرِ بِنُ جِیئرا رہِ ن سکےَ کھِنُ ستِگرِ بُوجھ بُجھائی --1-- رہاءُ --	----	ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
میرا پّربھُ بِسرےَ ہءُ مرءُ دُکھالی --	----	ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
ساسِ گِراسِ جپءُ اُنے ہرِ بھالی --	----	ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
سد بَیراگنِ ہرِ نامُ نِہالی --	----	ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
اب جانے گُرمُکھِ ہرِ نالی --2--	----	ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
اکتھ کتھا کہِیئےَ گُر بھاءِ --	----	ਅਕਥ ਕਥਾ ਕਹੀਐ ਗੁਰ ਭਾਇ ॥
پّربھُ اگم اگوچرُ دےءِ دِکھاءِ --	----	ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
بِنُ گُر کرنٹی کِیا کار کماءِ --	----	ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
ہئُمےَ میٹِ چلےَ گُر سبدِ سماءِ --3--	----	ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
منمُکھُ وِچھُڑے کھوٹی راسِ --	----	ਮਨਮੁਖੁ ਵਿਛੁੜੈ ਖੋਟੀ ਰਾਸਿ ॥
گُرمُکھِ نامِ ملےَ ساباسِ --	----	ਗੁਰਮੁਖਿ ਨਾਮਿ ਮਿਲੈ ਸਾਬਾਸਿ ॥
ہرِ کِرپا دھاری داسنِ داس --	----	ਹਰਿ ਕਿਰਪਾ ਧਾਰੀ ਦਾਸਨਿ ਦਾਸ ॥
جن نانک ہرِ نام دھنُ راسِ --4--4--	----	ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
بِلاولُ مہلا[1] 3 گھرُ 1 | [1]محلا-	----	ਬਿਲਾਵਲੁ ਮਹਲਾ ੩ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دھّرِگُ دھّرِگُ کھائِیا دھّرِگُ دھّرِگُ سوئِیا دھّرِگُ دھّرِگُ کاپڑُ انّگِ چڑھائِیا --	----	ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥

ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ
ਜਿਤੁ ਹੁਣਿ ਖਸਮੁ ਨ ਪਾਇਆ ॥

دھّرِگ سریرُ کُٹنّب سہِت سِءُ
جِتُ ہُنڑِ کھسمُ[1] ن پائِیا ۔۔ | [1]خصمُ۔

ਪਉੜੀ ਛੁੜਕੀ ਫਿਰਿ ਹਾਥਿ ਨ ਆਵੈ
ਅਹਿਲਾ ਜਨਮੁ ਗਵਾਇਆ ॥੧॥

پئُڑی چھُڑکی پھِرِ ہاتھِ ن آوےَ
اہِلا جنمُ گوائِیا ۔۔1۔۔

ਦੂਜਾ ਭਾਉ ਨ ਦੇਈ ਲਿਵ ਲਾਗਣਿ
ਜਿਨਿ ਹਰਿ ਕੇ ਚਰਣ ਵਿਸਾਰੇ ॥

دُوجا بھاءُ ن دیئی لِو لاگنڑِ
جِنِ ہرِ کے چرنڑ وِسارے ۔۔

ਜਗਜੀਵਨ ਦਾਤਾ ਜਨ ਸੇਵਕ ਤੇਰੇ
ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥

جگجِیون داتا جن سیوک تیرے
تِن کے تےَ دُوکھ نِوارے ۔۔1۔۔ رہاءُ
۔۔

ਤੂ ਦਇਆਲੁ ਦਇਆਪਤਿ ਦਾਤਾ
ਕਿਆ ਏਹਿ ਜੰਤ ਵਿਚਾਰੇ ॥

تُو دئِیالُ دئِیاپتِ داتا
کِیا ایہِ جنّت وِچارے ۔۔

ਮੁਕਤ ਬੰਧ ਸਭਿ ਤੁਝ ਤੇ ਹੋਏ
ਐਸਾ ਆਖਿ ਵਖਾਣੇ ॥

مُکت بنّدھ سبھِ تُجھ تے ہوئے
اَیسا آکھِ وکھانڑے ۔۔

ਗੁਰਮੁਖਿ ਹੋਵੈ ਸੋ ਮੁਕਤੁ ਕਹੀਐ
ਮਨਮੁਖ ਬੰਧ ਵਿਚਾਰੇ ॥੨॥

گُرمُکھِ ہووےَ سو مُکتُ کہیِئےَ
منمُکھ بنّدھ وِچارے ۔۔2۔۔

ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ
ਸਦਾ ਰਹੈ ਹਰਿ ਨਾਲੇ ॥

سو جنُ مُکتُ جِسُ ایک لِو لاگی
سدا رہےَ ہرِ نالے ۔۔

ਤਿਨ ਕੀ ਗਹਣ ਗਤਿ ਕਹੀ ਨ ਜਾਈ
ਸਚੈ ਆਪਿ ਸਵਾਰੇ ॥

تِن کی گہنڑ گتِ کہی ن جائی
سچےَ آپ سوارے ۔۔

بھرمِ بھُلاݨے سِ منمُکھ کہِیئہِ نا اُروارِ ن پارے --3--	----	ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥
جِس نوُ ندرِ کرے سوئی جنُ پاۓ گُر کا سبدُ سمہّالے --	Page# [797]	ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥
ہرِ جن مائِیا ماہِ نِستارے --	----	ਹਰਿ ਜਨ ਮਾਇਆ ਮਾਹਿ ਨਿਸਤਾਰੇ ॥
نانک بھاگُ ہووےَ جِسُ مستکِ کالہِ مارِ بِدارے --4--1--	----	ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
بِلاولُ مہلا[1] 3 -- | [1]محلا-	----	ਬਿਲਾਵਲੁ ਮਹਲਾ ੩ ॥
اتُلُ کِءُ تولِیا جاءِ --	----	ਅਤੁਲੁ ਕਿਉ ਤੋਲਿਆ ਜਾਇ ॥
دوُجا ہوءِ ت سوجھی پاءِ --	----	ਦੂਜਾ ਹੋਇ ਤ ਸੋਝੀ ਪਾਇ ॥
تِس تے دوُجا ناہی کوءِ --	----	ਤਿਸ ਤੇ ਦੂਜਾ ਨਾਹੀ ਕੋਇ ॥
تِس دی کیِمتِ[1] کِکُو ہوءِ --2-- | [1]قیمتِ-	----	ਤਿਸ ਦੀ ਕੀਮਤਿ ਕਿਕੁ ਹੋਇ ॥੨॥
گُر پرسادِ وسےَ منِ آءِ --	----	ਗੁਰ ਪਰਸਾਦਿ ਵਸੈ ਮਨਿ ਆਇ ॥
تا کو جاݨےَ دُبِدھا جاءِ --1-- رہاءُ --	----	ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥
آپِ سراپھُ[1] کسوٹی لاۓ -- | [1]صراف-	----	ਆਪਿ ਸਰਾਫੁ ਕਸਵਟੀ ਲਾਏ ॥
آپے پرکھے آپِ چلاۓ --	----	ਆਪੇ ਪਰਖੇ ਆਪਿ ਚਲਾਏ ॥
آپے تولے پوُرا ہوءِ --	----	ਆਪੇ ਤੋਲੇ ਪੂਰਾ ਹੋਇ ॥
آپے جاݨےَ ایکو سوءِ --2--	----	ਆਪੇ ਜਾਣੈ ਏਕੋ ਸੋਇ ॥੨॥
مائِیا کا رُوپُ سبھُ تِس تے ہوءِ --	----	ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥

جِس نوُ میلے سُ نِرملُ ہوۓِ ۔۔	----	ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
جِس نوُ لاۓ لگےَ تِسُ آۓِ ۔۔	----	ਜਿਸ ਨੋ ਲਾਏ ਲਗੈ ਤਿਸੁ ਆਇ ॥
سبھُ سچُ دِکھالے تا سچِ سماۓِ ۔۔3۔۔	----	ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
آپے لِو دھاتُ ہےَ آپے ۔۔	----	ਆਪੇ ਲਿਵ ਧਾਤੁ ਹੈ ਆਪੇ ॥
آپِ بُجھاۓ آپے جاپے ۔۔	----	ਆਪਿ ਬੁਝਾਏ ਆਪੇ ਜਾਪੇ ॥
آپے ستِگُرُ سبدُ ہےَ آپے ۔۔	----	ਆਪੇ ਸਤਿਗੁਰੁ ਸਬਦੁ ਹੈ ਆਪੇ ॥
نانکُ آکھِ سُݨاۓ آپے ۔۔4۔۔2۔۔	----	ਨਾਨਕ ਆਖਿ ਸੁਣਾਏ ਆਪੇ ॥੪॥੨॥
بِلاولُ مہلا[1] 3 ۔۔ | [1]محلا۔	----	ਬਿਲਾਵਲੁ ਮਹਲਾ ੩ ॥
ساہِب[1] تے سیوکُ سیو ساہِب[2] تے کِیا کوُ کہےَ بہانا ۔۔ | [1]صاحِب۔ [2]صاحِب۔	----	ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
اَیسا اِکُ تیرا کھیلُ بنِیا ہےَ سبھ مہِ ایکُ سمانا ۔۔1۔۔	----	ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
ستِگرِ پرچےَ ہرِ نامِ سمانا ۔۔	----	ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥
جِسُ کرمُ ہووےَ سوُ ستِگُرُ پاۓ اندِنُ لاگےَ سہج دھِیانا ۔۔1۔۔ رہاءُ ۔۔	----	ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
کِیا کوئی تیری سیوا کرے کِیا کوُ کرے ابھِمانا ۔۔	----	ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
جب اپُنی جوتِ کھِنّچہِ توُ سُیامی تب کوئی کرءُ دِکھا وکھِیانا ۔۔2۔۔	----	ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥

آپے گُرُ چیلا ہےَ آپے آپے گُنڑی نِدھانا --	----	ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
جِءُ آپِ چلائے تِوےَ کوئی چالےَ جِءُ ہرِ بھاوےَ بھگوانا --3--	----	ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
کہت نانکُ تُو ساچا ساہِبُ[1] کئُڑُ جانڑےَ تیرے کاماں -- | [1]صاحِبُ-	----	ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
اِکنا گھر مہِ دے وڈِیائی اِکِ بھرمِ بھوہِ ابھِمانا --4--3--	----	ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
بِلاولُ مہلا[1] 3 -- | [1]محلا-	----	ਬਿਲਾਵਲੁ ਮਹਲਾ ੩ ॥
پُورا تھاٹُ بنڑائِیا پُورےَ ویکھہُ ایک سمانا --	----	ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
اِسُ پرپنّچ مہِ ساچے نام کی وڈِیائی متُ کو دھرہُ گُمانا --1--	----	ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
ستِگُر کی جِس نو متِ آوےَ سو ستِگُر ماہِ سمانا --	----	ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
اِہ بانڑی جو جِیئہُ جانڑےَ تِسُ انتّرِ روےَ ہرِ ناما --1-- رہاءُ --	----	ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
چہُ جُگا کا ہُنڑِ نِبیڑا نر منُکھا نو ایکُ نِدھانا --	----	ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥

جتُ سنّجم تیرتھ اونا جُگا کا دھرمُ ہے کلِ مہِ کیِرتِ ہرِ ناما --2--	----	ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
جُگِ جُگِ آپو آپݨا دھرمُ ہے سودھِ دیکھہُ بید پُرانا --	----	ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
گُرمُکھِ جنی دھِیائِیا ہرِ ہرِ جگِ تے پُورے پروانا --3--	----	ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
کہت نانکُ سچے سِءُ پ٘ریِتِ لاۓ چُوکےَ منِ ابھِمانا --	----	ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥
کہت سُݨت سبھے سُکھ پاوہِ مانت پاہِ ندھانا --4--4--	Page# [798]	ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥
بِلاولُ مہلا[1] 3 -- | محلا[1]	----	ਬਿਲਾਵਲੁ ਮਹਲਾ ੩ ॥
گُرمُکھِ پ٘ریِتِ جِس نو آپے لاۓ --	----	ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥
تِتُ گھرِ بِلاولُ گُر سبدِ سُہاۓ --	----	ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥
منّگلُ ناری گاوہِ آۓ --	----	ਮੰਗਲੁ ਨਾਰੀ ਗਾਵਹਿ ਆਏ ॥
مِلِ پ٘ریِتم سدا سُکھُ پاۓ --1--	----	ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥
ہءُ تِن بلِہارےَ جِنّہ ہرِ منّنِ وساۓ --	----	ਹਉ ਤਿਨ ਬਲਿਹਾਰੈ ਜਿਨ੍ ਹਰਿ ਮੰਨਿ ਵਸਾਏ ॥
ہرِ جن کءُ مِلِیا سُکھُ پائیِۓَ ہرِ گُݨ گاوےَ سہجِ سُبھاۓ --1-- رہاءُ --	----	ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥

سدا رنّگِ راتے تیرے چاۓ --	----	ਸਦਾ ਰੰਗਿ ਰਾਤੇ ਤੇਰੈ ਚਾਏ ॥
ہرِ جیءُ آپ وسے منِ آۓ --	----	ਹਰਿ ਜੀਉ ਆਪਿ ਵਸੈ ਮਨਿ ਆਏ ॥
آپے سوبھا سد ہی پاۓ --	----	ਆਪੇ ਸੋਭਾ ਸਦ ਹੀ ਪਾਏ ॥
گُرمُکھِ میلے میلِ مِلاۓ --2--	----	ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥
گُرمُکھِ راتے سبدِ رنّگاۓ --	----	ਗੁਰਮੁਖਿ ਰਾਤੇ ਸਬਦਿ ਰੰਗਾਏ ॥
نِج گھرِ واسا ہرِ گُنڑ گاۓ --	----	ਨਿਜ ਘਰਿ ਵਾਸਾ ਹਰਿ ਗੁਣ ਗਾਏ ॥
رنّگِ چلُولے ہرِ رسِ بھاۓ --	----	ਰੰਗਿ ਚਲੂਲੈ ਹਰਿ ਰਸਿ ਭਾਏ ॥
اِہُ رنّگُ کدے ن اُترے ساچِ سماۓ --3--	----	ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥
انترِ سبدُ مِٹیا اگیانُ اندھیرا --	----	ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥
ستِگُر گیانُ مِلیا پرِیتمُ میرا --	----	ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥
جو سچِ راتے تِن بہُڑِ ن پھیرا --	----	ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥
نانک نامُ درڑاۓ پُورا گُرُ میرا --5--4--	----	ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥
بِلاولُ مہلا[1] 3 -- | محلا[1]	----	ਬਿਲਾਵਲੁ ਮਹਲਾ ੩ ॥
پُورے گُر تے وڈِیائی پائی --	----	ਪੂਰੇ ਗੁਰ ਤੇ ਵਡਿਆਈ ਪਾਈ ॥
اچِنّت نامُ وسِیا منِ آئی --	----	ਅਚਿੰਤ ਨਾਮੁ ਵਸਿਆ ਮਨਿ ਆਈ ॥
ہئُمے مائِیا سبدِ جلائی --	----	ਹਉਮੈ ਮਾਇਆ ਸਬਦਿ ਜਲਾਈ ॥
درِ ساچے گُر تے سوبھا پائی --1--	----	ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥

جگدِیس سیوءُ مےَ اورُ ن کاجا --	----	ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
اندِنُ انندُ ہووےَ مَنِ میرےَ		ਅਨਦਿਨੁ ਅਨਦੁ ਹੋਵੈ ਮਨਿ ਮੇਰੈ
گُرمُکھِ ماگءُ تیرا نامُ نِواجا[1] --1-- رہاءُ --	----	ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
[1]نِوازا۔		
مَن کی پرتِیتِ مَن تے پائی --	----	ਮਨ ਕੀ ਪਰਤੀਤਿ ਮਨ ਤੇ ਪਾਈ ॥
پُورے گُر تے سبدِ بُجھائی --	----	ਪੂਰੇ ਗੁਰ ਤੇ ਸਬਦਿ ਬੁਝਾਈ ॥
جِیونڑ مرنڑُ کو سمسرِ ویکھےَ --	----	ਜੀਵਣ ਮਰਣੁ ਕੋ ਸਮਸਰਿ ਵੇਖੈ ॥
بہُڑِ ن مرےَ نا جمُ پیکھےَ --2--	----	ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
گھر ہی مہِ سبھِ کوٹ ندھان --	----	ਘਰ ਹੀ ਮਹਿ ਸਭਿ ਕੋਟ ਨਿਧਾਨ ॥
ستِگُرِ دِکھاۓ گئیا ابھمانُ --	----	ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
سد ہی لاگا سہجِ دھیان --	----	ਸਦ ਹੀ ਲਾਗਾ ਸਹਜਿ ਧਿਆਨ ॥
اندِنُ گاوےَ ایکو نام --3--	----	ਅਨਦਿਨੁ ਗਾਵੈ ਏਕੋ ਨਾਮ ॥੩॥
اِسُ جُگ مہِ وڈِیائی پائی --	----	ਇਸੁ ਜੁਗ ਮਹਿ ਵਡਿਆਈ ਪਾਈ ॥
پُورے گُر تے نامُ دھِیائی --	----	ਪੂਰੇ ਗੁਰ ਤੇ ਨਾਮੁ ਧਿਆਈ ॥
جہ دیکھا تہ رہِیا سمائی --	----	ਜਹ ਦੇਖਾ ਤਹ ਰਹਿਆ ਸਮਾਈ ॥
سدا سُکھداتا کِیمتِ[1] نہی پائی --4--	----	ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
[1]قیمت۔		
پُورےَ بھاگِ گُرُ پُورا پائِیا --	----	ਪੂਰੈ ਭਾਗਿ ਗੁਰੁ ਪੂਰਾ ਪਾਇਆ ॥
انّترِ نامُ ندھانُ دِکھائِیا --	----	ਅੰਤਰਿ ਨਾਮੁ ਨਿਧਾਨੁ ਦਿਖਾਇਆ ॥
گُر کا سبدُ اتِ میٹھا لائِیا --	----	ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥

نانکؑ ترِسن بجُھی
مَنِ تنِ سُکھُ پائِیا
--10--6--4--6--5--

ਨਾਨਕ ਤ੍ਰਿਸਨ ਬੁਝੀ
ਮਨਿ ਤਨਿ ਸੁਖੁ ਪਾਇਆ
॥੫॥੬॥੪॥੬॥੧੦॥

راگُ بِلاولُ مہلا[1] 4 گھرُ 3 | [1]محلا-

ਰਾਗੁ ਬਿਲਾਵਲੁ ਮਹਲਾ ੪ ਘਰੁ ੩

ੴ سِتگُر پّرسادِ --

ੴ ਸਤਿਗੁਰ ਪ੍ਰਸਾਦਿ ॥

اُدم متِ پّربھ انّترجامی
جِءُ پّریرے تِءُ کرنا --

ਉਦਮ ਮਤਿ ਪ੍ਰਭ ਅੰਤਰਜਾਮੀ
ਜਿਉ ਪ੍ਰੇਰੇ ਤਿਉ ਕਰਨਾ ॥

جِءُ نٹُویا تنّتُ وجاۓ تنّتی
تِءُ واجہِ جنّت جنا --1--

ਜਿਉ ਨਟੂਆ ਤੰਤੁ ਵਜਾਏ ਤੰਤੀ
ਤਿਉ ਵਾਜਹਿ ਜੰਤ ਜਨਾ ॥੧॥

جپ من رام نامُ رسنا --

ਜਪਿ ਮਨ ਰਾਮ ਨਾਮੁ ਰਸਨਾ ॥

مستکِ لِکھت لکھے گرُ پائِیا
ہرِ ہردےَ ہرِ بسنا --1-- رہاءُ --
Page# [799]
ਮਸਤਕਿ ਲਿਖਤ ਲਿਖੇ ਗੁਰੁ ਪਾਇਆ
ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥

مائِیا گِرستِ بھّرمتُ ہےَ پّرانی
رکھِ لیوہُ جنُ اپنا --

ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ
ਰਖਿ ਲੇਵਹੁ ਜਨੁ ਅਪਨਾ ॥

جِءُ پّرہِلادُ ہرݨاکھسِ گّرسِئو
ہرِ راکھِئو ہرِ سرنا --2--

ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ
ਹਰਿ ਰਾਖਿਓ ਹਰਿ ਸਰਨਾ ॥੨॥

کون کون کی گتِ مِتِ کہِیۓ
ہرِ کیۓ پتت پوّنا --

ਕਵਨ ਕਵਨ ਕੀ ਗਤਿ ਮਿਤਿ ਕਹੀਐ
ਹਰਿ ਕੀਏ ਪਤਿਤ ਪਵੰਨਾ ॥

اوہُ ڈھووے ڈھور ہاتھِ چمُ چمرے ہرِ اُدھرِئو پرِئو سرنا --3--	----	ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥
پّربھ دِین دئِیال بھگت بھو تارن ہم پاپی راکھُ پپنا --	----	ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥
ہرِ داسن داس داس ہم کرِیئہُ جن نانک داس داسنّا --4--1--	----	ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥
بِلاولُ مہلا[1] 4 -- | محلا[1]	----	ਬਿਲਾਵਲੁ ਮਹਲਾ ੪ ॥
ہم مُورکھ مُگدھ اگیان متی سرݨاگتِ پُرکھ اجنما --	----	ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
کرِ کرِپا رکھِ لیوہُ میرے ٹھاکُر ہم پاتھر ہِین اکرما --1--	----	ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥
میرے من بھجُ رام نامےَ راما --	----	ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥
گُرمتِ ہرِ رسُ پائِیئے ہورِ تیاگہُ نِہپھل کاما --1-- رہاءُ --	----	ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
ہرِ جن سیوک سے ہرِ تارے ہم نِرگُن راکھُ اُپما --	----	ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥
تُجھ بِنُ اورُ ن کوئی میرے ٹھاکُر ہرِ جپِیئے وڈے کرنّما --2--	----	ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥

ناہین دھرِگ جیوتے تِن وڈ دُوکھ سہنّما ـ ـ	----	ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥
اوءِ پھِرِ پھِرِ جونِ بھوائیئہِ منّدبھاگی مُوڑ اکرما ـ ـ3ـ ـ	----	ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥
ہرِ جن نامُ ادھارُ ہےَ دھُرِ پُوربِ لکھے وڈ کرما ـ ـ	----	ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥
گُرِ ستِگُرِ نامُ دِرڑائِیا جن نانک سپھلُ جنمّا ـ ـ4ـ ـ2ـ ـ	----	ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥
بِلاولُ مہلا[1] 4 ـ ـ	[1]محلا ـ	----	ਬਿਲਾਵਲੁ ਮਹਲਾ ੪ ॥
ہمرا چِتُ لُبھت موہِ بِکھِیا بہُ دُرمتِ مَیلُ بھرا ـ ـ	----	ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥
تُمھّری سیوا کرِ ن سکہ پرّبھ ہم کِءُ کرِ مُگدھ ترا ـ ـ1ـ ـ	----	ਤੁਮ੍ਹਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥
میرے من جپِ نرہر نامُ نرہرا ـ ـ	----	ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥
جن اُوپرِ کِرپا پرّبھِ دھاری مِلِ ستِگُر پارِ پرا ـ ـ1ـ ـ رہاءُ ـ ـ	----	ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥
ہمرے پِتا ٹھاکُر پرّبھ سُیامی ہرِ دیہُ متی جسُ کرا ـ ـ	----	ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥

تُمّہرے سنّگِ لگے سے اُدھرے
جِ ءُ سنّگِ کاسٹ لوہ ترا ــ2ــ

ਤੁਮ੍ਹਰੈ ਸੰਗਿ ਲਗੇ ਸੇ ਉਧਰੇ
ਜਿਉ ਸੰਗਿ ਕਾਸਟ ਲੋਹ ਤਰਾ ॥੨॥

ساکت نر ہوچھی متِ مدِھم
جِنّہ ہرِ ہرِ سیو ن کرا ــ

ਸਾਕਤ ਨਰ ਹੋਛੀ ਮਤਿ ਮਧਿਮ
ਜਿਨ੍ ਹਰਿ ਹਰਿ ਸੇਵ ਨ ਕਰਾ ॥

تے نر بھاگِہین دُہچاری
اوءِ جنمِ مُءُ پھرِ مرا ــ3ــ

ਤੇ ਨਰ ਭਾਗਹੀਨ ਦੁਹਚਾਰੀ
ਓਇ ਜਨਮਿ ਮੁਏ ਫਿਰਿ ਮਰਾ ॥੩॥

جِن کءُ تُمّہ ہرِ میلہُ سُیامی
تے نّہاۓ سنّتوکھ گُر سرا ــ

ਜਿਨ ਕਉ ਤੁਮ੍ ਹਰਿ ਮੇਲਹੁ ਸੁਆਮੀ
ਤੇ ਨ੍ਹਾਏ ਸੰਤੋਖ ਗੁਰ ਸਰਾ ॥

دُرمتِ مَیلُ گئی ہرِ بھجِیا
جن نانک پارِ پرا ــ4ــ3ــ

ਦੁਰਮਤਿ ਮੈਲੁ ਗਈ ਹਰਿ ਭਜਿਆ
ਜਨ ਨਾਨਕ ਪਾਰਿ ਪਰਾ ॥੪॥੩॥

بِلاولُ مہلا[1] 4 ــ | محلا[1]ـ

ਬਿਲਾਵਲੁ ਮਹਲਾ ੪ ॥

آوہُ سنّت مِلہُ میرے بھائی
مِلِ ہرِ ہرِ کتھا کرہُ ــ

ਆਵਹੁ ਸੰਤ ਮਿਲਹੁ ਮੇਰੇ ਭਾਈ
ਮਿਲਿ ਹਰਿ ਹਰਿ ਕਥਾ ਕਰਹੁ ॥

ہرِ ہرِ نامُ بوہِتھُ ہےَ کلجُگِ
کھیوٹُ گُر سبدِ ترہُ ــ1ــ

ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ
ਖੇਵਟੁ ਗੁਰ ਸਬਦਿ ਤਰਹੁ ॥੧॥

میرے من ہرِ گُنڑ ہرِ اُچرہُ ــ

ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥

مستکِ لِکھت لِکھے گُن گاۓ
مِلِ سنّگتِ پارِ پرہُ ــ1ــ رہاءُ ــ

ਮਸਤਕਿ ਲਿਖਤ ਲਿਖੇ ਗੁਨ ਗਾਏ
ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥

کائیا نگر مہِ رام رسُ اُوتمُ کِءُ پائیئےَ اُپدیسُ جن کرہُ --	----	ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥
ستگُر سیوِ سپھل ہرِ درسنُ مِلِ انمّرِتُ ہرِ رسُ پیئہُ --2--	Page# [800]	ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥
ہرِ ہرِ نامُ انمّرِتُ ہرِ میٹھا ہرِ سنّتہُ چاکھِ دِکھہُ --	----	ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥
گُرمتِ ہرِ رسُ میٹھا لاگا تِن بِسرے سبھِ بِکھ رسہُ --3--	----	ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥
رام نامُ رسُ رام رسائِنُ ہرِ سیوہُ سنّت جنہُ --	----	ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥
چارِ پدارتھ چارے پائے گُرمتِ نانک ہرِ بھجہُ --4--4--	----	ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥
بِلاولُ مہلا[1] 4 -- | [1]محلا	----	ਬਿਲਾਵਲੁ ਮਹਲਾ ੪ ॥
کھتّری برہمنُ سودُ ویسُ کو جاپےَ ہرِ منّترُ جپینی --	----	ਖਤ੍ਰੀ ਬ੍ਰਹਮਣੁ ਸੁਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
گُرُ ستگُر پاربرہمُ کرِ پوجہُ نِت سیوہُ دِنسُ سبھ رَینی --1--	----	ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥
ہرِ جن دیکھہُ ستگُرُ نَینی --	----	ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥

ਜੋ ਇਛਹੁ ਸੋਈ ਫਲੁ ਪਾਵਹੁ
ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥

جو اِچھہُ سوئی پھلُ پاوہُ
ہرِ بولہُ گُرمتِ بَینی --1-- رہاءُ --

ਅਨਿਕ ਉਪਾਵ ਚਿਤਵੀਅਹਿ ਬਹੁਤੇਰੇ
ਸਾ ਹੋਵੈ ਜਿ ਬਾਤ ਹੋਵੈਨੀ ॥

انِکَ اُپاو چِتوِیئہِ بہُتیرے
سا ہووےَ جِ بات ہووَینی --

ਅਪਨਾ ਭਲਾ ਸਭੁ ਕੋਈ ਬਾਛੈ
ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥

اپنا بھلا سبھُ کوئی باچھےَ
سو کرے جِ میرےَ چِتِ ن چِتَینی
--2--

ਮਨ ਕੀ ਮਤਿ ਤਿਆਗਹੁ ਹਰਿ ਜਨ
ਏਹਾ ਬਾਤ ਕਠੈਨੀ ॥

من کی متِ تِیاگہُ ہرِ جن
ایہا بات کٹھَینی --

ਅਨਦਿਨੁ ਹਰਿ ਹਰਿ ਨਾਮੁ ਧਿਆਵਹੁ
ਗੁਰ ਸਤਿਗੁਰ ਕੀ ਮਤਿ ਲੈਨੀ ॥੩॥

اندِنُ ہرِ ہرِ نامُ دھِیاوہُ
گُر ستِگُر کی متِ لَینی --3--

ਮਤਿ ਸੁਮਤਿ ਤੇਰੈ ਵਸਿ ਸੁਆਮੀ
ਹਮ ਜੰਤ ਤੂ ਪੁਰਖੁ ਜੰਤੈਨੀ ॥

متِ سُمتِ تیرےَ وسِ سُیامی
ہم جنّت تُو پُرکھُ جنّتَینی --

ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ
ਜਿਉ ਭਾਵੈ ਤਿਵੈ ਬੁਲੈਨੀ ॥੪॥੫॥

جن نانکَ کے پّربھ کرتے سُیامی
جِءُ بھاوےَ تِوےَ بُلَینی --4--5--

ਬਿਲਾਵਲੁ ਮਹਲਾ ੪ ॥

بِلاولُ مہلا[1] 4 -- | [1]محلا-

ਅਨਦ ਮੂਲੁ ਧਿਆਇਓ ਪੁਰਖੋਤਮੁ
ਅਨਦਿਨੁ ਅਨਦ ਅਨੰਦੇ ॥

اند مُولُ دھِیائِئو پُرکھوتمُ
اندِنُ اند انںّدے --

ਧਰਮ ਰਾਇ ਕੀ ਕਾਣਿ ਚੁਕਾਈ
ਸਭਿ ਚੂਕੇ ਜਮ ਕੇ ਛੰਦੇ ॥੧॥

دھرم راءِ کی کانڑ چُکائی
سبھِ چُوکے جم کے چھنّدے --1--

ਜਪਿ ਮਨ ਹਰਿ ਹਰਿ ਨਾਮੁ ਗੋ੍ਬਿੰਦੇ ॥

جپ من ہر ہر نامُ گوبِنّدے[1] -- | [1]گوبِنَدے-

ਵਡਭਾਗੀ ਗੁਰੁ ਸਤਿਗੁਰੁ ਪਾਇਆ
ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥

وڈبھاگی گرُ ستِگُرُ پائِیا
گُنڑ گائے پرمانّدے --1-- رہاءُ --

ਸਾਕਤ ਮੂੜ ਮਾਇਆ ਕੇ ਬਧਿਕ
ਵਿਚਿ ਮਾਇਆ ਫਿਰਹਿ ਫਿਰੰਦੇ ॥

ساکت مُوڑ مائِیا کے بدھِک
وِچ مائِیا پھِرہِ پھِرنّدے --

ਤ੍ਰਿਸਨਾ ਜਲਤ ਕਿਰਤ ਕੇ ਬਾਧੇ
ਜਿਉ ਤੇਲੀ ਬਲਦ ਭਵੰਦੇ ॥੨॥

ترِسنا جلت کِرت کے بادھے
جِءُ تیلی بلد بھونّدے --2--

ਗੁਰਮੁਖਿ ਸੇਵ ਲਗੇ ਸੇ ਉਧਰੇ
ਵਡਭਾਗੀ ਸੇਵ ਕਰੰਦੇ ॥

گُرمُکھِ سیو لگے سے اُدھرے
وڈبھاگی سیو کرنّدے --

ਜਿਨ ਹਰਿ ਜਪਿਆ ਤਿਨ ਫਲੁ ਪਾਇਆ
ਸਭਿ ਤੂਟੇ ਮਾਇਆ ਫੰਦੇ ॥੩॥

جِن ہر جپِیا تِن پھلُ پائِیا
سبھِ تُوٹے مائِیا پھنّدے --3--

ਆਪੇ ਠਾਕੁਰੁ ਆਪੇ ਸੇਵਕੁ
ਸਭੁ ਆਪੇ ਆਪਿ ਗੋਵਿੰਦੇ ॥

آپے ٹھاکُرُ آپے سیوکُ
سبھُ آپے آپ گووِنّدے --

ਜਨ ਨਾਨਕ ਆਪੇ ਆਪਿ ਸਭੁ ਵਰਤੈ
ਜਿਉ ਰਾਖੈ ਤਿਵੈ ਰਹੰਦੇ ॥੪॥੬॥

جن نانک آپے آپ سبھُ ورتے
جِءُ راکھے تِوے رہنّدے --4--6--

ੴ ਸਤਿਗੁਰ ਪ੍ਰਸਾਦਿ ॥

ੴ سِتگُر پرسادِ --

ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥

راگُ بِلاولُ مہلا[1] 4 پڑتال گھرُ 13 -- |

[1]محلا-

بولہُ بھئیِیا رام نامُ پتِت پاونو --	----	ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥
ہرِ سنّت بھگت تارنو --	----	ਹਰਿ ਸੰਤ ਭਗਤ ਤਾਰਨੋ ॥
ہرِ بھرِپُرے رہِیا --	----	ਹਰਿ ਭਰਿਪੁਰੇ ਰਹਿਆ ॥
جلِ تھلے رام نامُ --	Page# [801]	ਜਲਿ ਥਲੇ ਰਾਮ ਨਾਮੁ ॥
نِت گائیِئےَ ہرِ دُوکھ بِسارنو --1-- رہاءُ --	----	ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥
ہرِ کیِیا ہےَ سپھل جنمُ ہمارا --	----	ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥
ہرِ جپِیا ہرِ دُوکھ بِسارنہارا --	----	ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥
گُرُ بھیٹِیا ہےَ مُکتِ داتا --	----	ਗੁਰੁ ਭੇਟਿਆ ਹੈ ਮੁਕਤਿ ਦਾਤਾ ॥
ہرِ کیِئی ہماری سپھل جاتا --	----	ਹਰਿ ਕੀਈ ਹਮਾਰੀ ਸਫਲ ਜਾਤਾ ॥
مِلِ سنّگتی گُن گاونو --1--	----	ਮਿਲਿ ਸੰਗਤੀ ਗੁਨ ਗਾਵਨੋ ॥੧॥
من رام نام کرِ آسا --	----	ਮਨ ਰਾਮ ਨਾਮ ਕਰਿ ਆਸਾ ॥
بھاءُ دُوجا بِنسِ بِناسا --	----	ਭਾਉ ਦੂਜਾ ਬਿਨਸਿ ਬਿਨਾਸਾ ॥
وِچِ آسا ہوءِ نِراسی --	----	ਵਿਚਿ ਆਸਾ ਹੋਇ ਨਿਰਾਸੀ ॥
سو جنُ مِلِیا ہرِ پاسی --	----	ਸੋ ਜਨੁ ਮਿਲਿਆ ਹਰਿ ਪਾਸੀ ॥
کوئی رام نام گُن گاونو --	----	ਕੋਈ ਰਾਮ ਨਾਮ ਗੁਨ ਗਾਵਨੋ ॥
جنُ نانکُ تِسُ پگِ لاونو --17--7--6--4--7--1--2--	----	ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
راگُ بِلاولُ مہلا[1] 5 چئُپدے گھرُ 1 | محلا[1]-	----	ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥

ندری آوے تِس سِءُ موہُ --	----	ਨਦਰੀ ਆਵੈ ਤਿਸੁ ਸਿਉ ਮੋਹੁ ॥
کِءُ ملیۓ پّربھ اِبناسی توہِ --	----	ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥
کرِ کِرپا موہِ مارگِ پاوہُ --	----	ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥
سادھسنّگتِ کےَ انّچلِ لاوہُ --1--	----	ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥
کِءُ ترِیۓَ بِکھیا سنّسارُ --	----	ਕਿਉ ਤਰੀਐ ਬਿਖਿਆ ਸੰਸਾਰੁ ॥
ستِگُرُ بوہِتھُ پاوےَ پارِ --1-- رہاءُ --	----	ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥
پون جھُلارے مائِیا دےءِ --	----	ਪਵਨ ਝੁਲਾਰੇ ਮਾਇਆ ਦੇਇ ॥
ہرِ کے بھگت سدا تھِرُ سےءِ --	----	ਹਰਿ ਕੇ ਭਗਤ ਸਦਾ ਥਿਰੁ ਸੇਇ ॥
ہرکھ سوگ تے رہہِ نِرارا --	----	ਹਰਖ ਸੋਗ ਤੇ ਰਹਹਿ ਨਿਰਾਰਾ ॥
سِر اُوپرِ آپِ گُرو رکھوارا --2--	----	ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥
پائِیا ویڑُ مائِیا سرب بھُئِنّگا --	----	ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥
ہئُمےَ پچے دِیپک دیکھِ پتنّگا --	----	ਹਉਮੈ ਪਚੇ ਦੀਪਕ ਦੇਖਿ ਪਤੰਗਾ ॥
سگل سِیگار کرے نہی پاوےَ --	----	ਸਗਲ ਸੀਗਾਰ ਕਰੇ ਨਹੀ ਪਾਵੈ ॥
جا ہوءِ کرِپالُ تا گُرو مِلاوےَ --3--	----	ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥
ہءُ پھِرءُ اُداسی مےَ اِکُ رتنُ دسائِیا --	----	ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥
نِرمولکُ ہِیرا ملےَ ن اُپائِیا --	----	ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥
ہرِ کا مندّرُ تِسُ مہِ لالُ --	----	ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥
گُرِ کھولِیا پڑدا دیکھِ بھئی نِہالُ --4--	----	ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥
جِنِ چاکھِیا تِسُ آئِیا سادُ --	----	ਜਿਨਿ ਚਾਖਿਆ ਤਿਸੁ ਆਇਆ ਸਾਦੁ ॥

جِ ءُ گُونّگا من مہِ بِسمادُ ـ ـ	----	ਜਿਉ ਗੁੰਗਾ ਮਨ ਮਹਿ ਬਿਸਮਾਦੁ ॥
آند رُوپُ سبھُ ندری آئِیا ـ ـ	----	ਆਨਦ ਰੂਪੁ ਸਭੁ ਨਦਰੀ ਆਇਆ ॥
جن نانکُ ہرِ گُنڑ آکھِ سمائِیا ـ ـ5ـ ـ1ـ ـ	----	ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥
بِلاولُ مہلا[1] 5 ـ ـ | [1]محلا ـ	----	ਬਿਲਾਵਲੁ ਮਹਲਾ ੫ ॥
سرب کلِیانڑ کیِئے گُردیو ـ ـ	----	ਸਰਬ ਕਲਿਆਣ ਕੀਏ ਗੁਰਦੇਵ ॥
سیوکُ اپنی لائِئو سیو ـ ـ	----	ਸੇਵਕੁ ਅਪਨੀ ਲਾਇਓ ਸੇਵ ॥
بِگھنُ ن لاگےَ جپِ الکھ ابھیو ـ ـ1ـ ـ	----	ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥
دھرتِ پُنِیت بھئی گُن گاۓ ـ ـ	----	ਧਰਤਿ ਪੁਨੀਤ ਭਈ ਗੁਨ ਗਾਏ ॥
دُرتُ گئِیا ہرِ نامُ دھِیاۓ ـ ـ1ـ ـ رہاءُ ـ ـ	----	ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥
سبھنی تھانْئی روِیا آپِ ـ ـ	----	ਸਭਨੀ ਥਾਂਈ ਰਵਿਆ ਆਪਿ ॥
آدِ جُگادِ جا کا وڈ پرتاپُ ـ ـ	----	ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥
گُر پرسادِ ن ہوءِ سنّتاپُ ـ ـ2ـ ـ	----	ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥
گُر کے چرن لگے منِ مٹھے ـ ـ	----	ਗੁਰ ਕੇ ਚਰਨ ਲਗੇ ਮਨਿ ਮੀਠੇ ॥
نِربِگھن ہوءِ سبھ تھانْئی وُوٹھے ـ ـ	----	ਨਿਰਬਿਘਨ ਹੋਇ ਸਭ ਥਾਂਈ ਵੂਠੇ ॥
سبھِ سُکھ پاۓ ستِگُر تُوٹھے ـ ـ3ـ ـ	----	ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥
پاربّرہم پرّبھ بھۓ رکھوالے ـ ـ	----	ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥
جتھےَ کتھےَ دِیسہِ نالے ـ ـ	----	ਜਿਥੈ ਕਿਥੈ ਦੀਸਹਿ ਨਾਲੇ ॥

نانک داس کھسمِ[1] پرِتپالے ۔۔4۔۔2۔۔ | [1] خصمِ۔	----	ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥
بِلاولُ مہلا[1] 5 ۔۔ | [1] محلا۔	----	ਬਿਲਾਵਲੁ ਮਹਲਾ ੫ ॥
سُکھ نِدھان پرِیتم پربھ میرے ۔۔	----	ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
اگنت گُݨ ٹھاکر پربھ تیرے ۔۔	----	ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥
موہِ اناتھ تُمری سرݨائی ۔۔	Page# [802]	ਮੋਹਿ ਅਨਾਥ ਤੁਮਰੀ ਸਰਣਾਈ ॥
کرِ کرِپا ہرِ چرن دھِیائی ۔۔1۔۔	----	ਕਰਿ ਕਿਰਪਾ ਹਰਿ ਚਰਨ ਧਿਆਈ ॥੧॥
دِئیا کرہُ بسہُ منِ آءِ ۔۔	----	ਦਇਆ ਕਰਹੁ ਬਸਹੁ ਮਨਿ ਆਇ ॥
موہِ نِرگُن لیِجےَ لڑِ لاءِ ۔۔ رہاءُ ۔۔	----	ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥
پربھُ چِتِ آوےَ تا کَیسی بھیِڑ ۔۔	----	ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥
ہرِ سیوک ناہی جم پیِڑ ۔۔	----	ਹਰਿ ਸੇਵਕ ਨਾਹੀ ਜਮ ਪੀੜ ॥
سرب دُوکھ ہرِ سِمرت نسے ۔۔	----	ਸਰਬ ਦੂਖ ਹਰਿ ਸਿਮਰਤ ਨਸੇ ॥
جا کے سنّگِ سدا پربھُ بسےَ ۔۔2۔۔	----	ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥
پربھ کا نامُ منِ تنِ آدھارُ ۔۔	----	ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥
بِسرت نامُ ہووت تنُ چھارُ ۔۔	----	ਬਿਸਰਤ ਨਾਮੁ ਹੋਵਤ ਤਨੁ ਛਾਰੁ ॥
پربھ چِتِ آئے پُورن سبھ کاج ۔۔	----	ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥
ہرِ بِسرت سبھ کا مُہتاج[1] ۔۔3۔۔ | [1] مُحتاج۔	----	ਹਰਿ ਬਿਸਰਤ ਸਭ ਕਾ ਮੁਹਤਾਜ ॥੩॥
چرن کمل سنّگِ لاگی پرِیتِ ۔۔	----	ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥
بِسرِ گئی سبھ دُرمتِ رِیتِ ۔۔	----	ਬਿਸਰਿ ਗਈ ਸਭ ਦੁਰਮਤਿ ਰੀਤਿ ॥

من تن انتّرِ ہرِ ہرِ منّت --	ਮਨ ਤਨ ਅੰਤਰਿ ਹਰਿ ਹਰਿ ਮੰਤ ॥
نانک بھگتن کےَ گھرِ سدا انند --4--3--	ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥
راگ بِلاولُ مہلا[1] 5 گھرُ 2 یانڑیۓ کے گھرِ گاوڑا | [1]محلا-	ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
ੴ ستگُر پرّسادِ --	ੴ ਸਤਿਗੁਰ ਪ੍ਰਸਾਦਿ ॥
مےَ منِ تیری ٹیک میرے پیارے مےَ منِ تیری ٹیک --	ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥
اور سِیانپا برِتھیا پیارے راکھن کءُ تُم ایک --1-- رہاءُ --	ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥
ستگُرُ پُورا جے ملےَ پیارے سو جنُ ہوت نِہالا --	ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥
گُر کی سیوا سو کرے پیارے جِس نو ہوءِ دئیالا --	ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥
سپھل مُورت گُردےءُ سُیامی سرب کلا بھرپُورے --	ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥
نانک گُرُ پاربرّہم پرمیسرُ سدا سدا ہجُورے[1] --1-- | [1]حضُورے-	ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥
سُنِ سُنِ جیوا سوءِ تِنا کی جِنّہ اپنا پربھُ جاتا --	ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ ਅਪੁਨਾ ਪ੍ਰਭੁ ਜਾਤਾ ॥

هرِ نامُ ارادھِ نامُ وکھانْہِ هرِ نامے ہی منُ راتا --	----	ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥
سیوکُ جن کی سیوا ماگےَ پُورےَ کرمِ کماوا --	----	ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥
نانک کی بینَنتی سُیامی تیرے جن دیکھنُ پاوا --2--	----	ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥
وڈبھاگی سے کاڈھیئہِ پیارے سنّتسنّگتِ جِنا واسو --	----	ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥
انمّرت نامُ ارادھیۓَ نِرملُ منےَ ہووےَ پرگاسو --	----	ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
جنم مرنْ دُکھ کاٹیۓَ پیارے چُوکےَ جم کی کانْڈے --	----	ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥
تِنا پراپتِ درسنُ نانک جو پرّبھ اپنْے بھانْڈے --3--	----	ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥
اُوچ اپار بیئنّت سُیامی کئُنْ جانْےَ گُنْ تیرے --	----	ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
گاوتے اُدھرہِ سُنْتے اُدھرہِ بنسہِ پاپ گھنیرے --	----	ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥

پسُو پریت مُگدھ کءُ تارے پاہن پارِ اُتارےَ ---	----	ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥
نانک داس تیری سرݨائی سدا سدا بلِہارےَ --4--1--4--	----	ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
بکھےَ بنُ پھِیکا تِیاگِ ری سکھِیۓ نامُ مہا رسُ پِیئو --	----	ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥
بِنُ رس چاکھے بُڈِ گئی سگلی سُکھی ن ہووت جِیئو --	----	ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥
مانُ مہتُ ن سکتِ ہی کائی سادھا داسی تھِیئو --	----	ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥
نانک سے درِ سوبھاوںّتے جو پرّبھِ اپُنےَ کیِئو --1--	----	ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥
ہرِچنّدئُری چِت بھّرمُ سکھِیۓ مرِگ ترِسنا درّم چھائِیا --	Page# [803]	ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
چنّچلِ سنّگِ ن چالتی سکھِیۓ انّتِ تجِ جاوت مائِیا --	----	ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥
رسِ بھوگݨ اتِ رُوپ رس ماتے اِن سنّگِ سُوکھُ ن پائِیا --	----	ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥

دھنِّن دھنِّن ہرِ سادھ جن سکھیۓ
نانکؑ جِنی نامُ دھِیائِیا ۔۔2۔۔

ਧੰਨਿ ਧੰਨਿ ਹਰਿ ਸਾਧ ਜਨ ਸਖੀਏ
ਨਾਨਕ ਜਿਨੀ ਨਾਮੁ ਧਿਆਇਆ ॥੨॥

جاءِ بسہُ وڈّبھاگنٹی سکھیۓ
سنّتا سنّگِ سمائیۓ ۔۔

ਜਾਇ ਬਸਹੁ ਵਡਭਾਗਣੀ ਸਖੀਏ
ਸੰਤਾ ਸੰਗਿ ਸਮਾਈਐ ॥

تہ دُوکھ ن بھُوکھ ن روگُ بِیاپےَ
چرن کمل لِو لائیۓ ۔۔

ਤਹ ਦੂਖ ਨ ਭੂਖ ਨ ਰੋਗੁ ਬਿਆਪੈ
ਚਰਨ ਕਮਲ ਲਿਵ ਲਾਈਐ ॥

تہ جنم ن مرنُڑ ن آوݨ جاݨا
نِہچلُ سرنٹی پائیۓ ۔۔

ਤਹ ਜਨਮ ਨ ਮਰਣੁ ਨ ਆਵਣ ਜਾਣਾ
ਨਿਹਚਲੁ ਸਰਣੀ ਪਾਈਐ ॥

پّریم بِچھوہُ ن موہُ بِیاپےَ
نانکؑ ہرِ ایکُ دھِیائیۓ ۔۔3۔۔

ਪ੍ਰੇਮ ਬਿਛੋਹੁ ਨ ਮੋਹੁ ਬਿਆਪੈ
ਨਾਨਕ ਹਰਿ ਏਕੁ ਧਿਆਈਐ ॥੩॥

دّرسٹِ دھارِ منُ بیدھِیا پِیارے
رتڑے سہِج سُبھاۓ ۔۔

ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ
ਰਤੜੇ ਸਹਜਿ ਸੁਭਾਏ ॥

سیج سُہاوی سنّگِ مِل پّرِیتم
اند منّگل گُݨ گاۓ ۔۔

ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ
ਅਨਦ ਮੰਗਲ ਗੁਣ ਗਾਏ ॥

سکھی سہیلی رام رنّگِ راتی
من تن اِچھ پُجاۓ ۔۔

ਸਖੀ ਸਹੇਲੀ ਰਾਮ ਰੰਗਿ ਰਾਤੀ
ਮਨ ਤਨ ਇਛ ਪੁਜਾਏ ॥

نانکؑ اچرجُ اچرج سِءُ مِلیا
کہݨا کچھُو ن جاۓ ۔۔4۔۔2۔۔5۔۔

ਨਾਨਕ ਅਚਰਜੁ ਅਚਰਜ ਸਿਉ ਮਿਲਿਆ
ਕਹਣਾ ਕਛੂ ਨ ਜਾਏ ॥੪॥੨॥੫॥

راگُ بِلاولُ مہلا[1] 5 گھرُ 4 | [1]محلا۔

ਰਾਗੁ ਬਿਲਾਵਲੁ ਮਹਲਾ ੫ ਘਰੁ ੪

ੴ سَتِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
ایک رُوپ سگلو پاسارا --	----	ਏਕ ਰੂਪ ਸਗਲੋ ਪਾਸਾਰਾ ॥
آپے بنجُ آپِ بِیُہارا --1--	----	ਆਪੇ ਬਨਜੁ ਆਪਿ ਬਿਉਹਾਰਾ ॥੧॥
اَیسو گِیانُ بِرلو ای پائے --	----	ਐਸੋ ਗਿਆਨੁ ਬਿਰਲੋ ਈ ਪਾਏ ॥
جت جت جائیۓ تت دِرِسٹائے --1-- رہاءُ --	----	ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥
اَنِک رنگ نِرگُن اِک رنّگا --	----	ਅਨਿਕ ਰੰਗ ਨਿਰਗੁਨ ਇਕ ਰੰਗਾ ॥
آپے جلُ آپ ہی ترنّگا --2--	----	ਆਪੇ ਜਲੁ ਆਪ ਹੀ ਤਰੰਗਾ ॥੨॥
آپ ہی منّدرُ آپہِ سیوا --	----	ਆਪ ਹੀ ਮੰਦਰੁ ਆਪਹਿ ਸੇਵਾ ॥
آپ ہی پُوجاری آپ ہی دیوا --3--	----	ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥
آپہِ جوگ آپ ہی جُگتا --	----	ਆਪਹਿ ਜੋਗ ਆਪ ਹੀ ਜੁਗਤਾ ॥
نانک کے پّربھ سد ہی مُکتا --4--1--6--	----	ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
آپِ اُپاون آپ سدھرنا --	----	ਆਪਿ ਉਪਾਵਨ ਆਪਿ ਸਧਰਨਾ ॥
آپِ کراون دوسُ ن لَینا --1--	----	ਆਪਿ ਕਰਾਵਨ ਦੋਸੁ ਨ ਲੈਨਾ ॥੧॥
آپن بچنُ آپ ہی کرنا --	----	ਆਪਨ ਬਚਨੁ ਆਪ ਹੀ ਕਰਨਾ ॥
آپن بِبھءُ آپ ہی جرنا --1-- رہاءُ --	----	ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥
آپ ہی مسٹِ آپ ہی بُلنا --	----	ਆਪ ਹੀ ਮਸਟਿ ਆਪ ਹੀ ਬੁਲਨਾ ॥

آپ ہی اچھلُ ن جائی چھلنا --2--	----	ਆਪ ਹੀ ਅਛਲੁ ਨ ਜਾਈ ਛਲਨਾ ॥੨॥
آپ ہی گُپت آپِ پرگٹنا --	----	ਆਪ ਹੀ ਗੁਪਤ ਆਪਿ ਪਰਗਟਨਾ ॥
آپ ہی گھٹِ گھٹِ آپِ الِپنا --3--	----	ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥
آپے اوِگتُ آپ سنّگِ رچنا --	----	ਆਪੇ ਅਵਿਗਤੁ ਆਪ ਸੰਗਿ ਰਚਨਾ ॥
کہُ نانک پّربھ کے سبھِ جچنا --7--2--4--	----	ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
بھُولے مارگُ جِنہِ بتائِیا --	----	ਭੂਲੇ ਮਾਰਗੁ ਜਿਨਹਿ ਬਤਾਇਆ ॥
اَیسا گُرُ وڈبھاگی پائِیا --1--	----	ਐਸਾ ਗੁਰੁ ਵਡਭਾਗੀ ਪਾਇਆ ॥੧॥
سِمرِ منا رام نامُ چِتارے --	----	ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥
بسِ رہے ہِردےَ گُر چرن پِیارے --1-- رہاءُ --	----	ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥
کامِ کّرودھِ لوبھِ موہِ منُ لِینا --	----	ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥
بنّدھن کاٹِ مُکتِ گُرِ کِینا --2--	Page# [804]	ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥
دُکھ سُکھ کرت جنمِ پھُنِ مُویا --	----	ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥
چرن کمل گُرِ آسّرمُ دِییا --3--	----	ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥
اگنِ ساگر بُوڈت سنّسارا --	----	ਅਗਨਿ ਸਾਗਰ ਬੂਡਤ ਸੰਸਾਰਾ ॥
نانک باہ پکرِ ستِگُرِ نِستارا --4--3--8--	----	ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥

بِلاولُ مہلا[1] 5 ـ ـ | [1]محلا ـ	----	ਬਿਲਾਵਲੁ ਮਹਲਾ ੫ ॥
تنُ منُ دھنُ ارپءُ سبھُ اپنا ـ ـ	----	ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
کون سُ متِ جِتُ ہرِ ہرِ جپنا ـ ـ 1 ـ ـ	----	ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥
کرِ آسا آئِئو پّربھ ماگنِ ـ ـ	----	ਕਰਿ ਆਸਾ ਆਇਓ ਪ੍ਰਭ ਮਾਗਨਿ ॥
تُمّہ پیکھت سوبھا میرےَ آگنِ ـ ـ 1 ـ ـ رہاءُ ـ ـ	----	ਤੁਮ੍ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥
انِک جُگتِ کرِ بہُتُ بیچارءُ ـ ـ	----	ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥
سادھسنّگِ اِسُ منہِ اُدھارءُ ـ ـ 2 ـ ـ	----	ਸਾਧਸੰਗਿ ਇਸੁ ਮਨਹਿ ਉਧਾਰਉ ॥੨॥
متِ بُدھِ سُرتِ ناہی چتُرائی ـ ـ	----	ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥
تا ملیِئےَ جا لۓ مِلائی ـ ـ 3 ـ ـ	----	ਤਾ ਮਿਲੀਐ ਜਾ ਲਏ ਮਿਲਾਈ ॥੩॥
نَین سنّتوکھے پّربھ درسنُ پائِیا ـ ـ	----	ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥
کہُ نانک سپھلُ سو آئِیا ـ ـ 4 ـ ـ 4 ـ ـ 9 ـ ـ	----	ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
بِلاولُ مہلا[1] 5 ـ ـ | [1]محلا ـ	----	ਬਿਲਾਵਲੁ ਮਹਲਾ ੫ ॥
مات پِتا سُت ساتھِ ن مائِیا ـ ـ	----	ਮਾਤ ਪਿਤਾ ਸੁਤ ਸਾਥਿ ਨ ਮਾਇਆ ॥
سادھسنّگِ سبھُ دُوکھُ مِٹائِیا ـ ـ 1 ـ ـ	----	ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥
روِ رہِیا پّربھُ سبھ مہِ آپے ـ ـ	----	ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥
ہرِ جپُ رسنا دُکھُ ن وِیاپے ـ ـ 1 ـ ـ رہاءُ ـ ـ	----	ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥
تِکھا بھُوکھ بہُ تپتِ وِیاپِیا ـ ـ	----	ਤਿਖਾ ਭੂਖ ਬਹੁ ਤਪਤਿ ਵਿਆਪਿਆ ॥

سِیتل بھئے ہر ہر جسُ جاپِیا --2--	----	ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥
کوٹِ جتن سنّتوکھُ ن پائِیا --	----	ਕੋਟਿ ਜਤਨ ਸੰਤੋਖੁ ਨ ਪਾਇਆ ॥
منُ تّرِپتانا ہرِ گُنْ گائِیا --3--	----	ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥
دیہُ بھگتِ پّربھ انترجامی --	----	ਦੇਹੁ ਭਗਤਿ ਪ੍ਰਭ ਅੰਤਰਜਾਮੀ ॥
نانک کی بینّتی سُیامی --4--5--10--	----	ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
بِلاول مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
گُرُ پُورا وڈبھاگی پائیئےَ --	----	ਗੁਰੁ ਪੂਰਾ ਵਡਭਾਗੀ ਪਾਈਐ ॥
مِلِ سادھُو ہر نامُ دھیائیئےَ --1--	----	ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥
پاربّرہم پّربھ تیری سرنا --	----	ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥
کِلبِکھ کاٹےَ بھجُ گُر کے چرنا --1-- رہاءُ --	----	ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥
اورِ کرم سبھِ لوکاچار --	----	ਅਵਰਿ ਕਰਮ ਸਭਿ ਲੋਕਾਚਾਰ ॥
مِلِ سادھُو سنّگِ ہوءِ اُدھار --2--	----	ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥
سِنمرِتِ ساست بیدبیچارے --	----	ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
جپیئےَ نامُ جِتُ پارِ اُتارے --3--	----	ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥
جن نانک کءُ پّربھ کرِپا کرِیئےَ --	----	ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥
سادھُو دھُورِ ملےَ نِسترِیئےَ --11--6--4--	----	ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥
بِلاول مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥

گُر کا سبدُ رِدے مہِ چِینا --	----	ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥
سگل منورتھ پُورن آسِینا --1--	----	ਸਗਲ ਮਨੋਰਥ ਪੂਰਨ ਆਸੀਨਾ ॥੧॥
سنّت جنا کا مُکھُ اُوجلُ کِینا --	----	ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥
کرِ کِرپا اپُنا نامُ دِینا --1-- رہاءُ --	----	ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥
انّدھ کُوپ تے کرُ گہِ لِینا --	----	ਅੰਧ ਕੂਪ ਤੇ ਕਰੁ ਗਹਿ ਲੀਨਾ ॥
جےَ جےَ کارُ جگتِ پرگٹِینا --2--	----	ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥
نِیچا تے اُوچ اُون پُورِینا --	----	ਨੀਚਾ ਤੇ ਊਚ ਊਨ ਪੂਰੀਨਾ ॥
انّمرِت نامُ مہا رسُ لِینا --3--	----	ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥
من تن نِرمل پاپ جلِ کھِینا --	----	ਮਨ ਤਨ ਨਿਰਮਲ ਪਾਪ ਜਲਿ ਖੀਨਾ ॥
کہُ نانک پّربھ بھئے پّرسِینا --4--7--12--	----	ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥
بِلاولُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
سگل منورتھ پائِیئہِ مِیتا --	----	ਸਗਲ ਮਨੋਰਥ ਪਾਈਅਹਿ ਮੀਤਾ ॥
چرن کمل سِءُ لائِیئےَ چِیتا --1--	----	ਚਰਨ ਕਮਲ ਸਿਉ ਲਾਈਐ ਚੀਤਾ ॥੧॥
ہءُ بلِہاری جو پّربھُو دھِیاوت --	Page# [805]	ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥
جلنِ بُجھےَ ہرِ ہرِ گُن گاوت --1-- رہاءُ --	----	ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
سپھل جنمُ ہووت وڈبھاگی --	----	ਸਫਲ ਜਨਮੁ ਹੋਵਤ ਵਡਭਾਗੀ ॥
سادھسنّگِ رامہِ لِو لاگی --2--	----	ਸਾਧਸੰਗਿ ਰਾਮਹਿ ਲਿਵ ਲਾਗੀ ॥੨॥
متِ پتِ دھنُ سُکھ سہج انّدا --	----	ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥

اِک نِمکھ ن وِسرہُ پرمانّدا ۔۔3۔۔	----	ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥
ہرِ درسن کی منِ پِیاس گھنیری ۔۔	----	ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥
بھنتِ نانک سرنِ پرّبھ تیری ۔۔4۔۔8۔۔13۔۔	----	ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥
موہِ نِرگن سبھ گُنہ بِہُونا ۔۔	----	ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
دئِیا دھارِ اپُنا کرِ لِینا ۔۔1۔۔	----	ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
میرا منُ تنُ ہرِ گوپالِ سُہائِیا ۔۔	----	ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
کرِ کرِپا پرّبھُ گھر مہِ آئِیا ۔۔1۔۔ رہاءُ ۔۔	----	ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
بھگتِ وچھل بھےَ کاٹنہارے ۔۔	----	ਭਗਤਿ ਵਛਲ ਭੈ ਕਾਟਨਹਾਰੇ ॥
سنّسار ساگر اب اُترے پارے ۔۔2۔۔	----	ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
پتِت پاون پرّبھ بِردُ بیدِ لیکھِیا ۔۔	----	ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥
پاربرّہمُ سو نَینہُ پیکھِیا ۔۔3۔۔	----	ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥
سادھسنّگِ پرّگٹے نارائِنڑ ۔۔	----	ਸਾਧਸੰਗਿ ਪ੍ਰਗਟੇ ਨਾਰਾਇਣ ॥
نانک داس سبھِ دُوکھ پلائِنڑ ۔۔4۔۔9۔۔14۔۔	----	ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥
کونُ جانےَ پرّبھ تُمّہری سیوا ۔۔	----	ਕਵਨੁ ਜਾਨੈ ਪ੍ਰਭ ਤੁਮ੍ਹਰੀ ਸੇਵਾ ॥

پّربھ اوِناسی الکھ ابھیوا --1--	----	ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥
گُݨ بیئنّت پّربھ گہِر گنّبھیرے --	----	ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥
اُوچ مہل[1] سُیامی پّربھ میرے -- | محل[1]-	----	ਊਚ ਮਹਲ ਸੁਆਮੀ ਪ੍ਰਭ ਮੇਰੇ ॥
تُو اپرنّپر ٹھاکُر میرے --1-- رہاءُ --	----	ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥
ایکس بِنُ ناہی کو دُوجا --	----	ਏਕਸ ਬਿਨੁ ਨਾਹੀ ਕੋ ਦੂਜਾ ॥
تُمّہ ہی جانہُ اپنی پُوجا --2--	----	ਤੁਮ੍ ਹੀ ਜਾਨਹੁ ਅਪਨੀ ਪੂਜਾ ॥੨॥
آپہُ کچھُو ن ہووت بھائی --	----	ਆਪਹੁ ਕਛੂ ਨ ਹੋਵਤ ਭਾਈ ॥
جِسُ پّربھُ دیوے سو نامُ پائی --3--	----	ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥
کہُ نانک جو جنُ پّربھ بھائیا --	----	ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥
گُݨ نِدھان پّربھُ تِن ہی پائیا --15--10--4--	----	ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
مات گربھ مہِ ہاتھ دے راکھیا --	----	ਮਾਤ ਗਰਭ ਮਹਿ ਹਾਥ ਦੇ ਰਾਖਿਆ ॥
ہرِ رسُ چھوڈِ بِکھیا پھلُ چاکھیا --1--	----	ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥
بھجُ گوبِد سبھ چھوڈِ جنّجال[1] -- | زنجال[1]-	----	ਭਜੁ ਗੋਬਿਦ ਸਭ ਛੋਡਿ ਜੰਜਾਲ ॥
جب جمُ آءِ سنّگھارے مُوڑے		ਜਬ ਜਮੁ ਆਇ ਸੰਘਾਰੈ ਮੂੜੇ
تب تنُ بِنسِ جاءِ بیہال[1] --1-- رہاءُ -- | بیحال[1]-	----	ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥
تنُ منُ دھنُ اپنا کرِ تھاپِیا --	----	ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥

کرنہارُ اِک نِمکھ ن جاپِیا --2--	----	ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥
مہا موہ انّدھ کُوپ پرِیا --	----	ਮਹਾ ਮੋਹ ਅੰਧ ਕੂਪ ਪਰਿਆ ॥
پاربرّہمُ مائِیا پٹلِ بِسرِیا --3--	----	ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥
وڈّے بھاگِ پرّبھ کیِرتنُ گائِیا --	----	ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥
سنّتسنّگِ نانک پرّبھُ پائِیا --16--11--4--	----	ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
مات پِتا سُت بنّدھپ بھائی --	----	ਮਾਤ ਪਿਤਾ ਸੁਤ ਬੰਧਪ ਭਾਈ ॥
نانک ہویا پاربرّہمُ سہائی --1--	----	ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥
سُوکھ سہج آننّد گھنْے --	----	ਸੂਖ ਸਹਜ ਆਨੰਦ ਘਣੇ ॥
گُرُ پُورا پُوری جا کی بانْی انِک گُنْا جا کے جاہِ ن گنْے --1-- رہاءُ --	----	ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥
سگل سرنّجام کرے پرّبھُ آپے --	----	ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥
بھئے منورتھ سو پرّبھُ جاپے --2--	----	ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥
ارتھ دھرم کام موکھ کا داتا --	----	ਅਰਥ ਧਰਮ ਕਾਮ ਮੋਖ ਕਾ ਦਾਤਾ ॥
پُوری بھئی سِمرِ سِمرِ بِدھاتا --3--	----	ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥
سادھسنّگِ نانکِ رنّگُ مانْیا --	Page# [806]	ਸਾਧਸੰਗਿ ਨਾਨਕਿ ਰੰਗੁ ਮਾਣਿਆ ॥

گھرِ آئیا پُورے گُرِ آنْیا --17--12--4--	----	ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
سَرب نِدھان پُورن گُردیو --1-- رہاءُ --	----	ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥
ہرِ ہرِ نامُ جپت نر جِیوے --	----	ਹਰਿ ਹਰਿ ਨਾਮੁ ਜਪਤ ਨਰ ਜੀਵੇ ॥
مرِ کھُیارُ[1] ساکت نر تھِیوے --1-- | کھُیارُ[1]-	----	ਮਰਿ ਖੁਆਰੁ ਸਾਕਤ ਨਰ ਥੀਵੇ ॥੧॥
رام نامُ ہویا رکھوارا --	----	ਰਾਮ ਨਾਮੁ ਹੋਆ ਰਖਵਾਰਾ ॥
جھکھ مارءُ ساکتُ ویچارا --2--	----	ਝਖ ਮਾਰਉ ਸਾਕਤੁ ਵੇਚਾਰਾ ॥੨॥
نِندا کرِ کرِ پچِہِ گھنیرے --	----	ਨਿੰਦਾ ਕਰਿ ਕਰਿ ਪਚਹਿ ਘਨੇਰੇ ॥
مِرتک پھاس گلَے سِرِپیَرے --3--	----	ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥
کہُ نانک جپہِ جن نام --	----	ਕਹੁ ਨਾਨਕ ਜਪਹਿ ਜਨ ਨਾਮ ॥
تا کے نِکٹ ن آوے جام --18--13--4--	----	ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥
راگُ بِلاولُ مہلا[1] 5 گھرُ 4 دُپدے | محلا[1]-	----	ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
کون سنّجوگ مِلءُ پْربھ اپنے --	----	ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
پلُ پلُ نِمکھ سدا ہرِ جپنے --1--	----	ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
چرن کمل پْربھ کے نِت دھِیاوءُ --	----	ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥

کون سُ مت جت پّریتم پاوءُ --1-- رہاءُ --	----	ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
اَیسی کرِپا کرہُ پّربھ میرے --	----	ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ہرِ نانک بِسرُ ن کاہُو بیرے --19--1--2--	----	ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
چرن کمل پّربھ ہِردے دھِیائے --	----	ਚਰਨ ਕਮਲ ਪ੍ਰਭ ਹਿਰਦੈ ਧਿਆਏ ॥
روگ گئے سگلے سُکھ پائے --1--	----	ਰੋਗ ਗਏ ਸਗਲੇ ਸੁਖ ਪਾਏ ॥੧॥
گُرِ دُکھ کاٹیا دِینو دانُ --	----	ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥
سپھل جنمُ جِیون پروانُ --1-- رہاءُ --	----	ਸਫਲ ਜਨਮੁ ਜੀਵਨ ਪਰਵਾਨੁ ॥੧॥ ਰਹਾਉ ॥
اکتھ کتھا انّمرت پّربھ بانی --	----	ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥
کہُ نانک جپِ جِیوے گیانی --20--2--2--	----	ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
سانْتِ پائی گرِ ستِگرِ پُورے --	----	ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
سُکھ اُپجے باجے انہد تُورے --1-- رہاءُ --	----	ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
تاپ پاپ سنّتاپ بِناسے --	----	ਤਾਪ ਪਾਪ ਸੰਤਾਪ ਬਿਨਾਸੇ ॥
ہرِ سمرت کلوِکھ سبھِ ناسے --1--	----	ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥

اندُ کرہُ مِل سُندر ناری -- ---- ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥

گُرِ نانکِ میری پیَج سواری
--21--3--2-- ---- ਗੁਰਿ ਨਾਨਕਿ ਮੇਰੀ ਪੈਜ ਸਵਾਰੀ
॥੨॥੩॥੨੧॥

بِلاولُ مہلا[1] 5 -- | [1]محلا- ---- ਬਿਲਾਵਲੁ ਮਹਲਾ ੫ ॥

ممتا موہ دھّروہ مدِ ماتا
بنّدھنِ بادھِیا اتِ بِکرال -- ---- ਮਮਤਾ ਮੋਹ ਧ੍ਰੋਹ ਮਦਿ ਮਾਤਾ
ਬੰਧਨਿ ਬਾਧਿਆ ਅਤਿ ਬਿਕਰਾਲ ॥

دِنُ دِنُ چھِجت بِکار کرت ائُدھ
پھاہی پھاتھا جم کے جال --1-- ---- ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ
ਫਾਹੀ ਫਾਥਾ ਜਮ ਕੈ ਜਾਲ ॥੧॥

تیری سرنِ پّربھ دِین دئِیالا -- ---- ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥

مہا بِکھم ساگرُ اتِ بھاری
اُدھرہُ سادھُو سنّگِ روالا --1-- رہاءُ
-- ---- ਮਹਾ ਬਿਖਮ ਸਾਗਰੁ ਅਤਿ ਭਾਰੀ
ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥

پّربھ سُکھداتے سمرتھ سُیامی
جیءُ پِنّڈُ سبھُ تُمرا مال -- ---- ਪ੍ਰਭ ਸੁਖਦਾਤੇ ਸਮਰਥ ਸੁਆਮੀ
ਜੀਉ ਪਿੰਡੁ ਸਭੁ ਤੁਮਰਾ ਮਾਲ ॥

بھّرم کے بنّدھن کاٹہُ پرمیسر
نانک کے پّربھ سدا کّرِپال
--22--4--2-- ---- ਭ੍ਰਮ ਕੇ ਬੰਧਨ ਕਾਟਹੁ ਪਰਮੇਸਰ
ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥

بِلاولُ مہلا[1] 5 -- | [1]محلا- ---- ਬਿਲਾਵਲੁ ਮਹਲਾ ੫ ॥

سگل انندُ کِیا پریسرِ اپٹا بِردُ سمھّارِیا ـ ـ	----	ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾਰਿਆ ॥
سادھ جنا ہوۓ کِرپالا بگسے سبھِ پروارِیا ـ ـ1ـ ـ	----	ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥
کارجُ ستِگرِ آپ سوارِیا ـ ـ	----	ਕਾਰਜੁ ਸਤਿਗੁਰਿ ਆਪਿ ਸਵਾਰਿਆ ॥
وڈی آرجا ہرِ گوبِنّد کی سُوکھ منّگل کلِیانڑ بیچارِیا ـ ـ1ـ ـ رہاءُ ـ ـ	----	ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
ونڑ ترِنڑ ترِبھونڑ ہرِیا ہوۓ سگلے جیء سادھارِیا ـ ـ	Page# [807]	ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥
من اِچھے نانک پھل پاۓ پُورن اِچھ پجُارِیا ـ ـ2ـ ـ5ـ ـ23ـ ـ	----	ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
بِلاولُ مہلا[1] 5 ـ ـ | [1] محلا۔	----	ਬਿਲਾਵਲੁ ਮਹਲਾ ੫ ॥
جِسُ اُوپرِ ہووت دئِیالُ ـ ـ	----	ਜਿਸੁ ਊਪਰਿ ਹੋਵਤ ਦਇਆਲੁ ॥
ہرِ سِمرت کاٹےَ سو کالُ ـ ـ1ـ ـ رہاءُ ـ ـ	----	ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥
سادھسنّگِ بھجیۓَ گوپالُ ـ ـ	----	ਸਾਧਸੰਗਿ ਭਜੀਐ ਗੋਪਾਲੁ ॥
گُن گاوت تُوٹےَ جم جالُ ـ ـ1ـ ـ	----	ਗੁਨ ਗਾਵਤ ਤੂਟੈ ਜਮ ਜਾਲੁ ॥੧॥
آپے ستِگرُ آپے پرِتپال ـ ـ	----	ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥
نانکُ جاچےَ سادھ روال ـ ـ24ـ ـ6ـ ـ2ـ ـ	----	ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥

بِلاولُ مہلا[1] 5 ــ ــ | محلا[1]ــ	----	ਬਿਲਾਵਲੁ ਮਹਲਾ ੫ ॥
من مہِ سِنّچہُ ہرِ ہرِ نام ــ ــ	----	ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
اندِنُ کِیرتنُ ہرِ گُنْ گام ــ ــ1ــ ــ	----	ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
اَیسی پّرِیتِ کرہُ من میرے ــ ــ	----	ਐਸੀ ਪ੍ਰੀਤਿ ਕਰਹੁ ਮਨ ਮੇਰੇ ॥
آٹھ پہر پّربھ جانہُ نیرے ــ ــ1ــ ــ رہاءُ ــ ــ	----	ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
کہُ نانکُ جا کے نِرمل بھاگ ــ ــ	----	ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ہرِ چرنی تا کا منُ لاگ ــ ــ2ــ ــ7ــ ــ25ــ ــ	----	ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
بِلاولُ مہلا[1] 5 ــ ــ | محلا[1]ــ	----	ਬਿਲਾਵਲੁ ਮਹਲਾ ੫ ॥
روگُ گِئیا پّربھِ آپ گوائِیا ــ ــ	----	ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
نِیدپئی سُکھ سہج گھرُ آئِیا ــ ــ1ــ ــ رہاءُ ــ ــ	----	ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
رجِ رجِ بھوجنُ کھاوہُ میرے بھائی ــ ــ	----	ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
انّمرِت نامُ رِد ماہِ دھِیائی ــ ــ1ــ ــ	----	ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
نانک گُر پُورے سرنائی ــ ــ	----	ਨਾਨਕ ਗੁਰ ਪੂਰੇ ਸਰਨਾਈ ॥
جِنِ اپنے نام کی پَیج رکھائی ــ ــ2ــ ــ8ــ ــ26ــ ــ	----	ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
بِلاولُ مہلا[1] 5 ــ ــ | محلا[1]ــ	----	ਬਿਲਾਵਲੁ ਮਹਲਾ ੫ ॥
ستِگُر کرِ دِنے استھِر گھر بار ــ ــ رہاءُ ــ ــ	----	ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥

جو جو نِنّد کرے اِن گرِہن کی تِسُ آگے ہی مارے کرتار --1--	----	ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥
نانکؕ داس تا کی سرنائی جا کو سبدُ اکھنّڈ اپار --2--9--27--	----	ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
تاپ سنّتاپ سگلے گئے بنسے تے روگ --	----	ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥
پاربرّہمِ تُو بکھسِیا[1] سنّتن رس بھوگ -- رہاءُ -- | [1]بخشِیا-	----	ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥
سرب سُکھا تیری منّڈلی تیرا منُ تنُ آروگ --	----	ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥
گُن گاوہُ نِت رام کے اِہ اوکھد جوگ --1--	----	ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥
آءِ بسہُ گھر دیس مہِ اِہ بھلے سنّجوگ --	----	ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥
نانکؕ پرّبھ سُپرّسنّن بھئے لہِ گئے بِئوگ --2--10--28--	----	ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
کاہُو سنّگِ ن چالہی مائِیا جنّجال[1] -- | [1]زنّجال-	----	ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥

اُوٹھِ سِدھارے چھتّرپتِ سنّتن کے کھیال[1] -- رہاءُ -- | [1]خیال-	----	ਉਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥
اہنّبُدھِ کءُ بِنسنا اِہ دھُر کی ڈھال --	----	ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥
بہُ جونی جنمہِ مرہِ بِکھیا بِکرال --1--	----	ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥
ستِ بچن سادھو کہہِ نِت جپہِ گُپال --	----	ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥
سِمرِ سِمرِ نانک ترے ہرِ کے رنّگ لال --2--11--29--	----	ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
سہج سمادھِ اننّد سُوکھ پُورے گُرِ دِین --	----	ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥
سدا سہائی سنّگِ پربھ انّمرِت گُنْ چین -- رہاءُ --	----	ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥
جےَ جےَ کارُ جگتّر مہِ لوچہِ سبھِ جیا --	----	ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥
سُپرّسنّن بھۓ ستگُر پربھُو کچھُ بِگھنُ ن تھیِیا --1--	Page# [808]	ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥
جا کا انّگُ دئِیال پربھ تا کے سبھ داس --	----	ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥

سدا سدا وڈِیائِیا نانک گُر پاسِ ـ ـ2ـ ـ12ـ ـ30ـ ـ	----	ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥
راگُ بِلاولُ مہلا[1] 5 گھرُ 5 چئُپدے | محلا[1]ـ	----	ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ
ੴ ستِگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
مّرِت منّڈل جگُ ساجِیا جِءُ بالُو گھر بار ـ ـ	----	ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥
بِنست بار ن لاگئی جِءُ کاگد بُونّدار ـ ـ1ـ ـ	----	ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥
سُنِ میری منسا منَے ماہِ ستِ دیکھُ بیچارِ ـ ـ	----	ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥
سِدھ سادِھک گِرہی جوگی تِج گۓ گھر بار ـ ـ1ـ ـ رہاءُ ـ ـ	----	ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥
جَیسا سُپنا رَینِ کا تَیسا سنّسار ـ ـ	----	ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥
دّرِسٹِمان سبھُ بِنسیۓَ کِیا لگہِ گوار ـ ـ2ـ ـ	----	ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥
کہا سُ بھائی مِیت ہےَ دیکھُ نَین پسارِ ـ ـ	----	ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥

اِکِ چالے اِکِ چالسہِ سبھِ اپنی وار --3--	----	ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥
جِن پُورا ستِگُرُ سیوِیا سے استھِرُ ہرِ دُیارِ --	----	ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥
جنُ نانکُ ہرِ کا داسُ ہےَ رکھُ پَیج مُرارِ --4--1--31--	----	ਜਨੁ ਨਾਨਕੁ ਹਰਿ ਕਾ ਦਾਸੁ ਹੈ ਰਖੁ ਪੈਜ ਮੁਰਾਰਿ ॥੪॥੧॥੩੧॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
لوکن کِیا وڈِیائِیا بَیسنّترِ پاگءُ --	----	ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥
جِءُ ملےَ پِیارا آپنا تے بول کراگءُ --1--	----	ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥
جءُ پّربھ جیءُ دئِیال ہوءِ تءُ بھگتی لاگءُ --	----	ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥
لپٹِ رہِئو منُ باسنا گُر مِلِ اِہ تِیاگءُ --1-- رہاءُ --	----	ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
کرءُ بینتی اتِ گھنی اِہُ جیءُ ہوماگءُ --	----	ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥
ارتھ آن سبھِ وارِیا پّرِء نِمکھ سوہاگءُ --2--	----	ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥

پنّج سنّگُ گُر تے چھُٹے دوکھ ارُ راگءُ --	----	ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥
رِدے پّرگاسُ پّرگٹ بھِئیا نِسِ باسُر جاگءُ --3--	----	ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥
سرݨِ سوہاگنِ آئِیا جِسُ مستکِ بھاگءُ --	----	ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥
کہُ نانک تِن پائِیا تنُ منُ سِیتلاگءُ --4--2--32--	----	ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
لال رنّگُ تِس کءُ لگا جِس کے وڈبھاگا --	----	ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
مَیلا کدے ن ہووئی نہ لاگےَ داگا --1--	----	ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
پّربھُ پائِیا سُکھدائِیا مِلِیا سُکھ بھاءِ --	----	ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥
سہجِ سمانا بھِیترے چھوڈِیا نہ جاءِ --1-- رہاءُ --	----	ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥
جرا مرا نہ وِیاپئی پھِرِ دُوکھُ ن پائِیا --	----	ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ ॥

پی انمّرِتُ آگھانِیا گُرِ امرُ کرائِیا ــ ــ2ــ ــ	----	ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥
سوُ جانےَ جِنِ چاکھِیا ہرِ نامُ اموُلا ــ ــ	----	ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥
کِیمتِ[1] کہی ن جائیِئےَ کِیا کہِ مُکھِ بوُلا ــ ــ3ــ ــ | [1]قیمتِ۔	----	ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥
سپھل درسُ تیرا پاربرّہم گُݨ نِدھِ تیری باݨی ــ ــ	----	ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥
پاوءُ دھوُرِ تیرے داس کی نانک کُرباݨی[1] ــ ــ4ــ ــ3ــ ــ33ــ ــ | [1]قُرباݨی۔	----	ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥
بِلاو`لُ مہلا[1] 5 ــ ــ | [1]محلا۔	Page# [809]	ਬਿਲਾਵਲੁ ਮਹਲਾ ੫ ॥
راکھہُ اپنی سرݨِ پرّبھ موہِ کِرپا دھارے ــ ــ	----	ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥
سیوا کچھُو ن جانئُو نِیچُ موُرکھارے ــ ــ1ــ ــ	----	ਸੇਵਾ ਕਛੂ ਨ ਜਾਨਉ ਨੀਚੁ ਮੂਰਖਾਰੇ ॥੧॥
مانُ کرءُ تُدھُ اُوپرے میرے پرِّیتم پِیارے ــ ــ	----	ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥

ہم اپرادھی سد بھُولتے
تُمّہ بکھسنہارے[1] --1-- رہاۓ -- |

ਹਮ ਅਪਰਾਧੀ ਸਦ ਭੂਲਤੇ
ਤੁਮ੍ ਬਖਸਨਹਾਰੇ ॥੧॥ ਰਹਾਉ ॥

[1] بخشنہارے-

ہم اوگن کرہ اسنّکھ نیتِ
تُمّہ نِرگن داتارے --

ਹਮ ਅਵਗਨ ਕਰਹ ਅਸੰਖ ਨੀਤਿ
ਤੁਮ੍ ਨਿਰਗੁਨ ਦਾਤਾਰੇ ॥

داسی سنّگتِ پرّبھُو تیاگِ
اے کرم ہمارے --2--

ਦਾਸੀ ਸੰਗਤਿ ਪ੍ਰਭੂ ਤਿਆਗਿ
ਏ ਕਰਮ ਹਮਾਰੇ ॥੨॥

تُمّہ دیوہُ سبھُ کِچھُ دئِیا دھارِ
ہم اکِرتگھنارے --

ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ
ਹਮ ਅਕਿਰਤਘਨਾਰੇ ॥

لاگِ پرے تیرے دان سِءُ
نہ چِتِ کھسمارے --3--

ਲਾਗਿ ਪਰੇ ਤੇਰੇ ਦਾਨ ਸਿਉ
ਨਹ ਚਿਤਿ ਖਸਮਾਰੇ ॥੩॥

تُجھ تے باہرِ کِچھُ نہی
بھو کاٹنہارے --

ਤੁਝ ਤੇ ਬਾਹਰਿ ਕਿਛੁ ਨਹੀ
ਭਵ ਕਾਟਨਹਾਰੇ ॥

کہُ نانک سرنِ دئِیال گُر
لیہُ مُگدھ اُدھارے --4--4--34--

ਕਹੁ ਨਾਨਕ ਸਰਣਿ ਦਇਆਲ ਗੁਰ
ਲੇਹੁ ਮੁਗਧ ਉਧਾਰੇ ॥੪॥੪॥੩੪॥

بِلاولُ مہلا[1] 5 -- | [1] محلا-

ਬਿਲਾਵਲੁ ਮਹਲਾ ੫ ॥

دوسُ ن کاہُو دِیجیۓ
پرّبھُ اپنا دھِیائیۓ --

ਦੋਸੁ ਨ ਕਾਹੂ ਦੀਜੀਐ
ਪ੍ਰਭੁ ਅਪਨਾ ਧਿਆਈਐ ॥

جِتُ سیوِۓ سُکھُ ہوءِ گھنا
من سوئی گائیۓ --1--

ਜਿਤੁ ਸੇਵਿਐ ਸੁਖੁ ਹੋਇ ਘਨਾ
ਮਨ ਸੋਈ ਗਾਈਐ ॥੧॥

کہیۓَ کاۓِ پیارے تُجھُ بِنا --	----	ਕਹੀਐ ਕਾਇ ਪਿਆਰੇ ਤੁਝੁ ਬਿਨਾ ॥
تُمّہ دئِیال سُیامی سبھ اوگن ہما --1-- رہاءُ --	----	ਤੁਮ੍ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥
جِءُ تُمّہ راکھہُ تِءُ رہا اورُ نہی چارا --	----	ਜਿਉ ਤੁਮ੍ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥
نِیدھرِیا دھر تیرِییا اِک نام ادھارا --2--	----	ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥
جو تُمّہ کرہُ سوئی بھلا منِ لیتا مُکتا --	----	ਜੋ ਤੁਮ੍ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
سگل سمگّری تیرِییا سبھ تیری جُگتا --3--	----	ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥
چرن پکھارءُ کرِ سیوا جے ٹھاکُر بھاوےَ --	----	ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥
ہوہُ کرِپال دئِیال پّربھ نانکُ گُنڑ گاوےَ --4--5--35--	----	ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
مِرتُ ہسےَ سِر اُوپرے پسُویا نہی بُوجھےَ --	----	ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥

بادِ ساد اہنّکار مہِ مرنّا نہی سُوجھے --1--	----	ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥
ستِگُرُ سیوہُ آپنا کاہے پھِرہُ ابھاگے --	----	ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥
دیکھِ کسُنّبھا رنّگُلا کاہے بھُولِ لاگے --1-- رہاءُ --	----	ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥
کرِ کرِ پاپ دربُ کِیا ورتنّ کےَ تائی --	----	ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥
ماٹی سِءُ ماٹی رلی ناگا اُٹھِ جائی --2--	----	ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥
جا کےَ کیئےَ سّرمُ کرےَ تے بیَر بِرودھی --	----	ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥
انّت کالِ بھجِ جاگے کاہے جلہُ کرودھی --3--	----	ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥
داس رینُڑ سوئی ہویا جِسُ مستکِ کرما --	----	ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥
کہُ نانک بنّدھن چھُٹے ستِگُر کی سرنا --4--6--36--	----	ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥

پِنّگُل پربت پارِ پرے کھل چتُر بکِیتا --	----	ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥
انّدھُلے تّرِبھوݨ سُوجھِیا گُر بھیٹِ پُنِیتا --1--	----	ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥
مہِما سادھُو سنّگ کی سُنہُ میرے مِیتا --	----	ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥
مَیلُ کھوئی کوٹِ اگھ ہرے نِرمل بھۓ چِیتا --1-- رہاءُ --	----	ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥
اَیسی بھگتِ گووِنّد کی کِیٹِ ہستی جِیتا --	----	ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
جو جو کِینو آپنو تِسُ اَبھےَ دانُ دِیتا --2--	----	ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥
سِنّگھُ بِلائی ہوءِ گِئِو تّرِݨُ میرُ دِکھِیتا --	----	ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥
سّرمُ کرتے دم آڈھ کءُ تے گنی دھنِیتا --3--	----	ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥
کون وڈائی کہِ سکءُ بیئنّت گُنِیتا --	Page# [810]	ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥

کرِ کرِپا مُہِ نامُ دیہُ
نانک در سرِیتا --4--7--37--

ਕਰਿ ਕਿਰਪਾ ਮੁਹਿ ਨਾਮੁ ਦੇਹੁ
ਨਾਨਕ ਦਰ ਸਰੀਤਾ ॥੪॥੭॥੩੭॥

بِلاولُ مہلا[1] 5 -- | محلا[1]

ਬਿਲਾਵਲੁ ਮਹਲਾ ੫ ॥

اہنّبُدھِ پربادِ نیت
لوبھ رسنا سادِ --

ਅਹੰਬੁਧਿ ਪਰਬਾਦ ਨੀਤ
ਲੋਭ ਰਸਨਾ ਸਾਦਿ ॥

لپٹ کپٹ گرِہِ بیدھیا
مِتھیا بِکھیادِ --1--

ਲਪਟਿ ਕਪਟਿ ਗ੍ਰਿਹਿ ਬੇਧਿਆ
ਮਿਥਿਆ ਬਿਖਿਆਦਿ ॥੧॥

اَیسی پیکھی نیتر مہِ
پُورے گُر پرسادِ --

ਐਸੀ ਪੇਖੀ ਨੇਤ੍ਰ ਮਹਿ
ਪੂਰੇ ਗੁਰ ਪਰਸਾਦਿ ॥

راج مِلکھ دھن جوبنا
نامےَ بِنُ بادِ --1-- رہاءُ --

ਰਾਜ ਮਿਲਖ ਧਨ ਜੋਬਨਾ
ਨਾਮੈ ਬਿਨੁ ਬਾਦਿ ॥੧॥ ਰਹਾਉ ॥

رُوپ دھُوپ سوگنّدھتا
کاپر بھوگادِ --

ਰੂਪ ਧੂਪ ਸੋਗੰਧਤਾ
ਕਾਪਰ ਭੋਗਾਦਿ ॥

مِلت سنگِ پاپِسٹ تن
ہوئے دُرگادِ --2--

ਮਿਲਤ ਸੰਗਿ ਪਾਪਿਸਟ ਤਨ
ਹੋਏ ਦੁਰਗਾਦਿ ॥੨॥

پھِرت پھِرت مانُکھ بھئِیا
کھِن بھنگن دیہادِ --

ਫਿਰਤ ਫਿਰਤ ਮਾਨੁਖੁ ਭਇਆ
ਖਿਨ ਭੰਗਨ ਦੇਹਾਦਿ ॥

اِہ اُسر تے چُوکیا
بہُ جونِ بھرمادِ --3--

ਇਹ ਅਉਸਰ ਤੇ ਚੂਕਿਆ
ਬਹੁ ਜੋਨਿ ਭ੍ਰਮਾਦਿ ॥੩॥

پّربھ کِرپا تے گُر ملے ہرِ ہرِ بِسماد --	----	ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥
سُوکھ سہج نانک انںّد تا کےَ پُورن ناد --4--8--38--	----	ਸੁਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
چرن بھئے سنّت بوہِتھا ترے ساگرُ جیت --	----	ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥
مارگ پائے اُدِیان مہِ گُرِ دسے بھیت --1--	----	ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥
ہرِ ہرِ ہرِ ہرِ ہرِ ہرے ہرِ ہرِ ہرِ ہیت --	----	ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥
اُوٹھت بَیٹھت سووتے ہرِ ہرِ ہرِ چیت --1-- رہاءُ --	----	ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥
پنّچ چور آگےَ بھگے جب سادھسنّگیت --	----	ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥
پُونّجی سابتُ گھنٹو لابھُ گ٘رِہِ سوبھا سیت --2--	----	ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥
نِہچل آسنڑُ مِٹی چِنّت ناہی ڈولیت --	----	ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥

بھرمُ بھُلاوا مِٹِ گِئیا پّربھ پیکھت نیت --3--	----	ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥
گُݨ گبھیر گُن نائِکا گُݨ کہِیئہِ کیت --	----	ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥
نانک پائِیا سادھسنّگِ ہرِ ہرِ انّمرِیت --4--9--39--	----	ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰਿਤ ॥੪॥੯॥੩੯॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
بِنُ سادھُو جو جیِونا تیتو بِرتھاری --	----	ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥
مِلت سنّگِ سبھِ بھّرم مٹے گتِ بھئی ہماری --1--	----	ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥
جا دِنُ بھیٹے سادھ موہِ اُیا دِن بلِہاری --	----	ਜਾ ਦਿਨੁ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥
تنُ منُ اپنو جیئرا پھِرِ پھِرِ ہءُ واری --1-- رہاءُ --	----	ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥
ایت چھڈائی موہِ تے اِتنی دِرڑتاری --	----	ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥
سگل رین اِہُ منُ بھئِیا بِنسی اپدھاری --2--	----	ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥

نِنّد چِنّد پر دُوکھنا اے کھِن مہِ جاری --	----	ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥
دِئیا مِئیا ارُ نِکٹِ پیکھُ ناہی دُوراری --3--	----	ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥
تن من سِیتل بھئے اب مُکتے سنّساری --	----	ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥
ہِیت چِیت سبھ پّران دھن نانک درساری --4--10--40--	----	ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
ٹہل کرءُ تیرے داس کی پگ جھارءُ بال --	----	ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥
مستکُ اپنا بھیٹ دےءُ گُن سُنءُ رسال --1--	----	ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥
تُمہ ملتے میرا منُ جیئو تُمہ مِلہُ دئِیال --	----	ਤੁਮ੍ ਮਿਲਤੇ ਮੇਰਾ ਮਨੁ ਜੀਓ ਤੁਮ੍ ਮਿਲਹੁ ਦਇਆਲ ॥
نِس باسُر منِ انڈُ ہوت چِتوت کِرپال --1-- رہاءُ --	----	ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥
جگت اُدھارن سادھ پّربھ تِنّہ لاگہُ پال --	----	ਜਗਤ ਉਧਾਰਨ ਸਾਧ ਪ੍ਰਭ ਤਿਨ੍ ਲਾਗਹੁ ਪਾਲ ॥

Page# [811]

ਮੋ ਕਉ ਦੀਜੈ ਦਾਨੁ ਪ੍ਰਭ
ਸੰਤਨ ਪਗ ਰਾਲ ॥੨॥

مو کءُ دِجے دانُ پّربھ
سنّتن پگ رال --2--

ਉਕਤਿ ਸਿਆਨਪ ਕਛੂ ਨਹੀ
ਨਾਹੀ ਕਛੁ ਘਾਲ ॥

اُکتِ سِیانپ کچھُ نہی
ناہی کچھُ گھال --

ਭ੍ਰਮ ਭੈ ਰਾਖਹੁ ਮੋਹ ਤੇ
ਕਾਟਹੁ ਜਮ ਜਾਲ ॥੩॥

بھّرم بھے راکھہُ موہ تے
کاٹہُ جم جال --3--

ਬਿਨਉ ਕਰਉ ਕਰੁਣਾਪਤੇ
ਪਿਤਾ ਪ੍ਰਤਿਪਾਲ ॥

بِنءُ کرءُ کرُݨاپتے
پِتا پّرتِپال --

ਗੁਣ ਗਾਵਉ ਤੇਰੇ ਸਾਧਸੰਗਿ
ਨਾਨਕ ਸੁਖ ਸਾਲ ॥੪॥੧੧॥੪੧॥

گُݨ گاوءُ تیرے سادھسنّگِ
نانک سُکھ سال --4--11--41--

ਬਿਲਾਵਲੁ ਮਹਲਾ ੫ ॥

بِلاولُ مہلا 5 -- | محلا

ਕੀਤਾ ਲੋੜਹਿ ਸੋ ਕਰਹਿ
ਤੁਝ ਬਿਨੁ ਕਛੁ ਨਾਹਿ ॥

کیِتا لوڑہِ سو کرہِ
تُجھ بِنُ کچھُ ناہِ --

ਪਰਤਾਪੁ ਤੁਮ੍ਹਾਰਾ ਦੇਖਿ ਕੈ
ਜਮਦੂਤ ਛਡਿ ਜਾਹਿ ॥੧॥

پرتاپُ تُمّہارا دیکھِ کےَ
جمدوُت چھڈِ جاہِ --1--

ਤੁਮ੍ਰੀ ਕ੍ਰਿਪਾ ਤੇ ਛੂਟੀਐ
ਬਿਨਸੈ ਅਹੰਮੇਵ ॥

تُمّہری کِرپا تے چھوُٹیئےَ
بنسےَ اہنّمیو --

ਸਰਬ ਕਲਾ ਸਮਰਥ ਪ੍ਰਭ
ਪੂਰੇ ਗੁਰਦੇਵ ॥੧॥ ਰਹਾਉ ॥

سرب کلا سمرتھ پّربھ
پوُرے گُردیو --1-- رہاءُ --

کھوجت کھوجت کھوجیا نامےَ بِنُ کُورُ --	----	ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥
جِیون سُکھُ سبھُ سادھسنگِ پّربھ منسا پُورُ --2--	----	ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥
جِتُ جِتُ لاوہُ تِتُ تِتُ لگہِ سِیانپ سبھ جالی --	----	ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥
جت کت تُمہ بھرپُور ہہُ میرے دِین دئیالی --3--	----	ਜਤ ਕਤ ਤੁਮ੍ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥
سبھُ کِچھُ تُم تے ماگنا وڈبھاگی پاۓ --	----	ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥
نانک کی ارداسِ[1] پّربھ جِیوا گُن گاۓ --4--12--42-- |	----	ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥

[1]عرداسِ-

بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
سادھسنگتِ کےَ باسبےَ کلمل سبھِ نسنا --	----	ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥
پّربھ سیتی رنگِ راتیا تا تے گربھِ ن گّرسنا --1--	----	ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥
نامُ کہت گووِنّد کا سُوچی بھئی رسنا --	----	ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥

من تن نِرمل ہوئی ہے گُر کا جپُ جپنا --1-- رہاءُ --	----	ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥
ہرِ رَس چاکھت دھرِاپیا مَن رَس لے ہسنا --	----	ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥
بُدھِ پرّگاس پرّگٹ بھئی اُلٹِ کمل بِگسنا --2--	----	ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥
سِیتل سانْتِ سنّتوکھُ ہوءِ سبھ بُوجھی ترِسنا --	----	ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥
دہ دِس دھاوت مِٹِ گۓ نِرمل تھانِ بسنا --3--	----	ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥
راکھنہارے راکھِیا بھۓ بھرّم بھسنا --	----	ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥
نامُ نِدھان نانک سُکھی پیکھِ سادھ درسنا --4--13--43--	----	ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
پانْی پکھا پیِسُ داس کے تب ہوہِ نِہالُ --	----	ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥
راج مِلکھ سِکداریِیا اگنی مہِ جالُ --1--	----	ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥

ਸੰਤ ਜਨਾ ਕਾ ਛੋਹਰਾ
ਤਿਸੁ ਚਰਣੀ ਲਾਗਿ ॥

سنّت جنا کا چھوہرا
تِس چرنٖی لاگِ --

ਮਾਇਆਧਾਰੀ ਛਤ੍ਰਪਤਿ
ਤਿਨ੍ ਛੋਡਉ ਤਿਆਗਿ ॥੧॥ ਰਹਾਉ ॥

مائیادھاری چھترّپتِ
تِنّہ چھوڈءُتیاگِ --1-- رہاءُ --

ਸੰਤਨ ਕਾ ਦਾਨਾ ਰੂਖਾ
ਸੋ ਸਰਬ ਨਿਧਾਨ ॥

سنّتن کا دانا رُوکھا
سو سرب نِدھان --

ਗ੍ਰਿਹਿ ਸਾਕਤ ਛਤੀਹ ਪ੍ਰਕਾਰ
ਤੇ ਬਿਖੂ ਸਮਾਨ ॥੨॥

گرِہِ ساکت چھتِیہ پرّکار
تے بِکھُو سمان --2--

ਭਗਤ ਜਨਾ ਕਾ ਲੂਗਰਾ
ਓਢਿ ਨਗਨ ਨ ਹੋਈ ॥

بھگت جنا کا لُوگرا
اوڈھِ نگن ن ہوئی --

ਸਾਕਤ ਸਿਰਪਾਉ ਰੇਸਮੀ
ਪਹਿਰਤ ਪਤਿ ਖੋਈ ॥੩॥

ساکت سِرپاءُ ریسمی[1]
پہرت پتِ کھوئی --3--

ਸਾਕਤ ਸਿਉ ਮੁਖਿ ਜੋਰਿਐ
ਅਧ ਵੀਚਹੁ ਟੂਟੈ ॥

ساکت سِءُ مُکھِ جورِئے
ادھ وِیچہُ ٹُوٹے --

ਹਰਿ ਜਨ ਕੀ ਸੇਵਾ ਜੋ ਕਰੇ
ਇਤ ਊਤਹਿ ਛੂਟੈ ॥੪॥

ہرِ جن کی سیوا جو کرے
اِت اُوتہِ چھُوٹے --4--

ਸਭ ਕਿਛੁ ਤੁਮ੍ ਹੀ ਤੇ ਹੋਆ
ਆਪਿ ਬਣਤ ਬਣਾਈ ॥

سبھ کِچھ تُمّہ ہی تے ہویا
آپِ بنّت بنّائی --

[1] ریشمی-

درسنُ بھیٹت سادھ کا نانکؔ گُنؕ گائی ـــ5ـــ14ـــ44ـــ	----	ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥
بِلاول مہلا[1] 5 ـــ | [1]محلاـ	----	ਬਿਲਾਵਲੁ ਮਹਲਾ ੫ ॥
سّرونی سُنءُ ہرِ ہرِ ہرے ٹھاکُر جسُ گاوءُ ـــ	Page# [812]	ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥
سنّت چرنؕ کر سِیسُ دھرِ ہرِ نامُ دھِیاوءُ ـــ1ـــ	----	ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥
کرِ کرِپا دئِیال پّربھ اِہ نِدھِ سِدھِ پاوءُ ـــ	----	ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥
سنّت جنا کی رینُکا لےَ ماتھےَ لاوءُ ـــ1ـــ رہاءُ ـــ	----	ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥
نِیچ تےَ نِیچُ اتِ نِیچُ ہوءِ کرِ بِنءُ بُلاوءُ ـــ	----	ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥
پاو ملووا آپُ تِیاگِ سنّتسنّگِ سماوءُ ـــ2ـــ	----	ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥
ساسِ ساسِ نہ وِیسرےَ ان کتہِ ن دھاوءُ ـــ	----	ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥
سپھل درسن گُرُ بھیٹیئےَ مانُ موہُ مِٹاوءُ ـــ3ـــ	----	ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥

ست سنّتوکھ دئِیا دھرمُ سِیگارُ بناوءُ --	ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥
سپھل سُہاگنِ نانکا اپُنے پّربھ بھاوءُ --45--15--4--	ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥
بِلاوُل مہلا[1] 5 -- | محلا[1]-	ਬਿਲਾਵਲੁ ਮਹਲਾ ੫ ॥
اٹل بچن سادھُو جنا سبھ مہِ پّرگٹائِیا --	ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥
جِسُ جن ہویا سادھسنّگُ تِس بھیٹے ہرِ رائِیا --1--	ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥
اِہ پرتِیتِ گووِنّد کی جپ ہرِ سُکھُ پائِیا --	ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥
انِک باتا سبھِ کرِ رہے گُرُ گھرِ لے آئِیا --1-- رہاءُ --	ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥
سرنِ پرے کی راکھتا ناہی سہسائِیا --	ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥
کرم بھُومِ ہرِ نامُ بوءِ اؤسرُ دُلبھائِیا --2--	ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥
انّترجامی آپِ پّربھُ سبھ کرے کرائِیا --	ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥

پتت پُنیت گھنے کرے ٹھاکُر بِردائِیا ۔۔3۔۔	----	ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥
مت بھُولہُ مانُکھ جن مائِیا بھرمائِیا ۔۔	----	ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥
نانک تِسُ پتِ راکھسی جو پّربھِ پہِرائِیا ۔۔4۔۔16۔۔46۔۔	----	ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥
ماٹی تے جِنِ ساجِیا کرِ دُرلبھ دیہ ۔۔	----	ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥
انِک چھِدّر من مہِ ڈھکے نِرمل دّرِسٹِیہ ۔۔1۔۔	----	ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥
کِءُ بِسرےَ پّربھُ منےَ تے جِس کے گُݨ ایہ ۔۔	----	ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥
پّربھ تجِ رچے جِ آن سِءُ سو رلیئےَ کھیہ ۔۔1۔۔ رہاءُ ۔۔	----	ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥
سِمرہُ سِمرہُ ساسِ ساسِ مت بِلم کریہ ۔۔	----	ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥
چھوڈِ پّرپنّچُ پّربھ سِءُ رچہُ تجِ کُوڑے نیہ ۔۔2۔۔	----	ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥

جِن انِک ایک بہ رنگ کیۓ
ہے ہوسی ایہ --

ਜਿਨਿ ਅਨਿਕ ਏਕ ਬਹੁ ਰੰਗ ਕੀਏ
ਹੈ ਹੋਸੀ ਏਹ ॥

کرِ سیوا تِس پاربّرہم
گُر تے مت لیہ --3--

ਕਰਿ ਸੇਵਾ ਤਿਸੁ ਪਾਰਬ੍ਰਹਮ
ਗੁਰ ਤੇ ਮਤਿ ਲੇਹ ॥੩॥

اُوچے تے اُوچا وڈا
سبھ سنّگ برنیہ --

ਊਚੇ ਤੇ ਊਚਾ ਵਡਾ
ਸਭ ਸੰਗਿ ਬਰਨੇਹ ॥

داس داس کو داسرا
نانک کرِ لیہ --4--17--47--

ਦਾਸ ਦਾਸ ਕੋ ਦਾਸਰਾ
ਨਾਨਕ ਕਰਿ ਲੇਹ ॥੪॥੧੭॥੪੭॥

بِلاولُ مہلا[1] 5 -- | محلا[1]

ਬਿਲਾਵਲੁ ਮਹਲਾ ੫ ॥

ایک ٹیک گووِنّد کی
تیاگی ان آس --

ਏਕ ਟੇਕ ਗੋਵਿੰਦ ਕੀ
ਤਿਆਗੀ ਅਨ ਆਸ ॥

سبھ اُوپر سمرتھ پّربھ
پُورن گُنتاس --1--

ਸਭ ਊਪਰਿ ਸਮਰਥ ਪ੍ਰਭ
ਪੂਰਨ ਗੁਣਤਾਸ ॥੧॥

جن کا نامُ ادھارُ ہے
پّربھ سرنٔی پاہِ --

ਜਨ ਕਾ ਨਾਮੁ ਅਧਾਰੁ ਹੈ
ਪ੍ਰਭ ਸਰਣੀ ਪਾਹਿ ॥

پرمیسر کا آسرا
سنّتن من ماہِ --1-- رہاۓ --

ਪਰਮੇਸਰ ਕਾ ਆਸਰਾ
ਸੰਤਨ ਮਨ ਮਾਹਿ ॥੧॥ ਰਹਾਉ ॥

آپِ رکھےَ آپِ دیوسی
آپے پّرتپارے --

ਆਪਿ ਰਖੈ ਆਪਿ ਦੇਵਸੀ
ਆਪੇ ਪ੍ਰਤਿਪਾਰੈ ॥

دِین دئِیال کرِپا نِدھے
ساسِ ساسِ سمّہارے --2--

ਦੀਨ ਦਇਆਲ ਕ੍ਰਿਪਾ ਨਿਧੇ
ਸਾਸਿ ਸਾਸਿ ਸਮ੍ਹਾਰੈ ॥੨॥

کرنْہارُ جو کرِ رہِیا
سائی وڈِیائی --
Page# [813]
ਕਰਣਹਾਰੁ ਜੋ ਕਰਿ ਰਹਿਆ
ਸਾਈ ਵਡਿਆਈ ॥

گُرِ پُورے اُپدیسِیا
سُکھُ کھسم[1] رجائی[2] --3-- | [1]خصم-
[2]رضائی-

ਗੁਰਿ ਪੂਰੈ ਉਪਦੇਸਿਆ
ਸੁਖੁ ਖਸਮ ਰਜਾਈ ॥੩॥

چِنّت اندیسا گنْت تجِ
جنِ ہُکمُ[1] پچھاتا -- | [1]حُکم-

ਚਿੰਤ ਅੰਦੇਸਾ ਗਣਤ ਤਜਿ
ਜਨਿ ਹੁਕਮੁ ਪਛਾਤਾ ॥

نہ بنسے نہ چھوڈِ جاءِ
نانک رنّگِ راتا --4--18--48--

ਨਹ ਬਿਨਸੈ ਨਹ ਛੋਡਿ ਜਾਇ
ਨਾਨਕ ਰੰਗਿ ਰਾਤਾ ॥੪॥੧੮॥੪੮॥

بِلاولُ مہلا[1] 5 -- | [1]محلا-

ਬਿਲਾਵਲੁ ਮਹਲਾ ੫ ॥

مہا تپتِ تے بھئی سانْتِ
پرست پاپ ناٹھے --

ਮਹਾ ਤਪਤਿ ਤੇ ਭਈ ਸਾਂਤਿ
ਪਰਸਤ ਪਾਪ ਨਾਠੇ ॥

اندھ کُوپ مہِ گلت[1] تھے
کاڈھے دے ہاتھے --1-- | [1]غلط-

ਅੰਧ ਕੂਪ ਮਹਿ ਗਲਤ ਥੇ
ਕਾਢੇ ਦੇ ਹਾਥੇ ॥੧॥

اوءِ ہمارے ساجنا
ہم اُن کی رین --

ਓਇ ਹਮਾਰੇ ਸਾਜਨਾ
ਹਮ ਉਨ ਕੀ ਰੇਨ ॥

جِن بھیٹت ہووت سُکھی
جیء دانُ دین --1-- رہاءُ --

ਜਿਨ ਭੇਟਤ ਹੋਵਤ ਸੁਖੀ
ਜੀਅ ਦਾਨੁ ਦੇਨ ॥੧॥ ਰਹਾਉ ॥

پرا پُوربلا لیکھیا مِلیا اب آءِ --	ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥
بست سنگِ ہرِ سادھ کے پُورن آساءِ --2--	ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥
بھےَ بنسے تِہُ لوک کے پاۓ سُکھ تھان --	ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥
دئِیا کری سمرتھ گُرِ بسِیا من نام --3--	ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥
نانک کی تُو ٹیک پرَبھ تیرا آدھار --	ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥
کرنْ کارنْ سمرتھ پرَبھ ہرِ اگم اپار --4--19--49--	ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥
بِلاولُ مہلا[1] 5 -- | محلا[1]	ਬਿਲਾਵਲੁ ਮਹਲਾ ੫ ॥
سوئی ملِینُ دِینُ ہِینُ جِسُ پرَبھُ بِسرانا --	ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥
کرنَیہارُ ن بُوجھئی آپُ گنئے بِگانا --1--	ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥
دُوکھُ تدے جدِ وِسرےَ سُکھُ پرَبھ چِت آۓ --	ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥

سنّتن کے آنندُ ایہُ نِت ہرِ گُنڑ گاۓ --1-- رہاءُ --	----	ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥
اُوچے تے نِیچا کرے نِیچ کھِن مہِ تھاپے --	----	ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥
کِیمتِ[1] کہی ن جائیۓ ٹھاکُر پرتاپے --2-- | [1] قیمتِ-	----	ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥
پیکھت لِیلا رنّگ رُوپ چلنے دِنُ آئِیا --	----	ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥
سُپنے کا سُپنا بھئِیا سنّگِ چلِیا کمائِیا --3--	----	ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥
کرنڑ کارنڑ سمرتھ پّربھ تیری سرنڑائی --	----	ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥
ہرِ دِنسُ رَینڑِ نانکُ جپے سد سد بلِ جائی --4--20--50--	----	ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥
بِلاولُ مہلا[1] 5 -- | [1] محلا-	----	ਬਿਲਾਵਲੁ ਮਹਲਾ ੫ ॥
جلُ ڈھووءُ اِہُ سِیس کرِ کر پگ پکھلاوءُ --	----	ਜਲੁ ਢੋਵਉ ਇਹੁ ਸੀਸ ਕਰਿ ਕਰ ਪਗ ਪਖਲਾਵਉ ॥
بارِ جاءُ لکھ بیرِیا درسُ پیکھِ جِیواوءُ --1--	----	ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥

ਕਰਉ ਮਨੋਰਥ ਮਨੈ ਮਾਹਿ
ਅਪਨੇ ਪ੍ਰਭ ਤੇ ਪਾਵਉ ॥

کرءُ منورتھ منےَ ماہِ
اپنے پّربھ تے پاوءُ --

ਦੇਉ ਸੂਹਨੀ ਸਾਧ ਕੈ
ਬੀਜਨੁ ਢੋਲਾਵਉ ॥੧॥ ਰਹਾਉ ॥

دےءُ سُوہنی سادھ کےَ
بیجنُ ڈھولاوءُ --1-- رہاءُ --

ਅੰਮ੍ਰਿਤ ਗੁਣ ਸੰਤ ਬੋਲਤੇ
ਸੁਣਿ ਮਨਹਿ ਪੀਲਾਵਉ ॥

انمّرِت گُنڑ سنّت بولتے
سُنڑِ منہِ پیلاوءُ --

ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ
ਬਿਖੈ ਜਲਨਿ ਬੁਝਾਵਉ ॥੨॥

اُیا رس مہِ سانْتِ ترِپتِ ہوءِ
بکھےَ جلنِ بُجھاوءُ --2--

ਜਬ ਭਗਤਿ ਕਰਹਿ ਸੰਤ ਮੰਡਲੀ
ਤਿਨ੍ਹ ਮਿਲਿ ਹਰਿ ਗਾਵਉ ॥

جب بھگتِ کرہِ سنّت منّڈلی
تِنّہ مِلِ ہرِ گاوءُ --

ਕਰਉ ਨਮਸਕਾਰ ਭਗਤ ਜਨ
ਧੂਰਿ ਮੁਖਿ ਲਾਵਉ ॥੩॥

کرءُ نمسکار بھگت جن
دھورِ مُکھِ لاوءُ --3--

ਊਠਤ ਬੈਠਤ ਜਪਉ ਨਾਮੁ
ਇਹੁ ਕਰਮੁ ਕਮਾਵਉ ॥

اُوٹھت بیَٹھت جپءُ نامُ
اِہُ کرمُ کماوءُ --

ਨਾਨਕ ਕੀ ਪ੍ਰਭ ਬੇਨਤੀ
ਹਰਿ ਸਰਨਿ ਸਮਾਵਉ ॥੪॥੨੧॥੫੧॥

نانک کی پّربھ بینتی
ہرِ سرنِ سماوءُ --4--21--51--

ਬਿਲਾਵਲੁ ਮਹਲਾ ੫ ॥

بِلاولُ مہلا[1] 5 -- | [1]محلا

ਇਹੁ ਸਾਗਰੁ ਸੋਈ ਤਰੈ
ਜੋ ਹਰਿ ਗੁਣ ਗਾਏ ॥

اِہُ ساگرُ سوئی ترے
جو ہرِ گُنڑ گاۓ --

ساد ھسنگتِ کےَ سنّگِ وسےَ وڈبھاگی پاۓ --1--	----	ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥
سُنِ سُنِ جیوےَ داسُ تُمہ بانْی جن آکھی --	----	ਸੁਣਿ ਸੁਣਿ ਜੀਵੈ ਦਾਸੁ ਤੁਮ੍ ਬਾਣੀ ਜਨ ਆਖੀ ॥
پرگٹ بھئی سبھ لوء مہِ سیوک کی راکھی --1-- رہاءُ --	Page# [814]	ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥
اگنِ ساگر تے کاڈھِیا پربھِ جلنِ بُجھائی --	----	ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
انمرِت نامُ جلُ سنّچِیا گُر بھۓ سہائی --2--	----	ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥
جنم مرنْ دُکھ کاٹِیا سُکھ کا تھانُ پائِیا --	----	ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥
کاٹی سِلک بھرم موہ کی اپنے پربھ بھائِیا --3--	----	ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥
مت کوئی جانْہُ اورُ کچھُ سبھ پربھ کےَ ہاتھِ --	----	ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥
سرب سُوکھ نانک پاۓ سنّگِ سنّتن ساتھِ --4--22--52--	----	ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥
بِلاولُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥

بّندھن کاٹے آپِ پّربھِ ہویا کِرپال --	----	ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥
دِین دئِیال پّربھ پاربّرہم تا کی ندرِ نِہال --1--	----	ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥
گُرِ پُورے کِرپا کری کاٹِیا دُکھُ روگُ --	----	ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥
منُ تنُ سِیتلُ سُکھی بھئِیا پّربھ دھِیاون جوگُ --1-- رہاءُ --	----	ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥
اَئُکھدھُ ہرِ کا نامُ ہے جِتُ روگُ ن وِیاپے --	----	ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥
سادھسنّگِ منِ تنِ ہتے پھِرِ دُوکھُ ن جاپے --2--	----	ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥
ہرِ ہرِ ہرِ ہرِ جاپِیئے انّترِ لِو لائی --	----	ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥
کِلوِکھ اُترہِ سُدھُ ہوءِ سادھُو سرݨائی --3--	----	ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥
سُنت جپت ہرِ نام جسُ تا کی دُورِ بلائی --	----	ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥

مہا منّترُ نانکُ کتھےَ ہرِ کے گُݨ گائی --4--23--53--	----	ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥
بِلاولُ مہلا[1] 5 -- | [1] محلا-	----	ਬਿਲਾਵਲੁ ਮਹਲਾ ੫ ॥
بھےَ تے اُپجےَ بھگتِ پرّبھ انّترِ ہوءِ سانْتِ --	----	ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥
نامُ جپت گووِنّد کا بنسےَ بھرّم بھرّانْتِ --1--	----	ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥
گُرُ پُورا جِسُ بھیٹِیا تا کےَ سُکھِ پرویسُ --	----	ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥
من کی مت تِیاگیۓَ سُݨیۓَ اُپدیسُ --1-- رہاءُ --	----	ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥
سِمرت سِمرت سِمرِیۓَ سو پُرکھُ داتارُ --	----	ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥
من تے کبہُ ن وِیسرےَ سو پُرکھُ اپارُ --2--	----	ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥
چرن کمل سِءُ رنّگُ لگا اچرج گُردیو --	----	ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥
جا کءُ کِرپا کرہُ پرّبھ تا کءُ لاوہُ سیو --3--	----	ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥

نِدھِ نِدھان انّمرِتُ پِییا مَنِ تنِ آننّد --	----	ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥
نانکؔ کبہُ ن وِیسرےَ پّربھ پرمانّند --4--24--54--	----	ਨਾਨਕ ਕਬਹੂ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
ترِّسن بُجھی ممتا گئی ناٹھے بھےَ بھرما --	----	ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥
تھِتِ پائی آندُ بھِئیا گُرِ کِینے دھرما --1--	----	ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥
گُرُ پُورا آرادھِیا بِنسی میری پِیر --	----	ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥
تنُ منُ سبھُ سِیتلُ بھِئیا پائِیا سُکھُ بِیر --1-- رہاءُ --	----	ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥
سوۄت ہرِ جپِ جاگِیا پیکھِیا بِسمادُ --	----	ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥
پی انّمرِتُ ترِّپتاسِیا تا کا اچرج سُیادُ --2--	----	ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥
آپِ مُکتُ سنّگی ترے کُل کُٹنّب اُدھارے --	----	ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥

سپھل سیوا گُردیو کی نِرمل دربارے --3--	----	ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥
نِیچُ اناتھُ اجانُ مےَ نِرگُنُ گُنْہِینُ --	----	ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥
نانک کءُ کِرپا بھئی داس اپنا کِینُ --4--25--55--	----	ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥
بِلاول مہلا[1] 5 -- | محلا[1]	Page# [815]	ਬਿਲਾਵਲੁ ਮਹਲਾ ੫ ॥
ہرِ بھگتا کا آسرا ان ناہی ٹھاءُ --	----	ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥
تانُْ دِیبانُْ پروار دھنُ پّربھ تیرا ناءُ --1--	----	ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥
کرِ کِرپا پّربھِ آپنٹی اپنے داس رکھِ لیئے --	----	ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥
نِندک نِندا کرِ پچے جمکالِ گّرسیئے --1-- رہاءُ --	----	ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥
سنّتا ایکُ دھیاونا دُوسر کو ناہِ --	----	ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥
ایکس آگےَ بینتی روِیا سّرب تھاءِ --2--	----	ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥

کتھا پراتن اِءُ سُنٹی بھگتن کی بانی ــ ــ	----	ਕਥਾ ਪਰਾਤਨ ਇਉ ਸੁਣੀ ਭਗਤਨ ਕੀ ਬਾਨੀ ॥
سگل دُسٹ کھنّڈ کھنّڈ کیۓ جن لیۓ مانی ــ ــ3ــ ــ	----	ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥
ستِ بچن نانکُ کہَے پرگٹ سبھ ماہِ ــ ــ	----	ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥
پّربھ کے سیوک سرݨِ پّربھ تِن کءُ بھءُ ناہِ ــ ــ4ــ ــ26ــ ــ56ــ ــ	----	ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥
بِلاولُ مہلا[1] 5 ــ ــ | [1]محلا ــ	----	ਬਿਲਾਵਲੁ ਮਹਲਾ ੫ ॥
بنّدھن کاٹےَ سو پّربھُو جا کےَ کل ہاتھ ــ ــ	----	ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥
اور کرم نہی چھُوٹیۓَ راکھہُ ہرِ ناتھ ــ ــ1ــ ــ	----	ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥
تءُ سرݨاگتِ مادھوے پُورن دئِیال ــ ــ	----	ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥
چھُوٹِ جاءِ سنّسار تے راکھےَ گوپال ــ ــ1ــ ــ رہاءُ ــ ــ	----	ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥
آسا بھرم بِکار موہ اِن مہِ لوبھانا ــ ــ	----	ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥

جھوٗٹھُ سمگّری مَنِ وسی
پاربرّہمُ ن جانا --2--

ਝੂਠੁ ਸਮਗ੍ਰੀ ਮਨਿ ਵਸੀ
ਪਾਰਬ੍ਰਹਮੁ ਨ ਜਾਨਾ ॥੨॥

پرم جوتِ پوٗرن پُرکھ
سبھِ جیء تُمّہارے --

ਪਰਮ ਜੋਤਿ ਪੂਰਨ ਪੁਰਖ
ਸਭਿ ਜੀਅ ਤੁਮ੍ਹ੍ਹਾਰੇ ॥

جِءُ توٗ راکھِہِ تِءُ رہا
پّربھ اگم اپارے --3--

ਜਿਉ ਤੂ ਰਾਖਹਿ ਤਿਉ ਰਹਾ
ਪ੍ਰਭ ਅਗਮ ਅਪਾਰੇ ॥੩॥

کرنٛ کارنٛ سمرتھ پّربھ
دیہِ اپنا ناءُ --

ਕਰਣ ਕਾਰਣ ਸਮਰਥ ਪ੍ਰਭ
ਦੇਹਿ ਅਪਨਾ ਨਾਉ ॥

نانک ترِیئےَ سادھسنّگِ
ہرِ ہرِ گُنٛ گاءُ --4--27--57--

ਨਾਨਕ ਤਰੀਐ ਸਾਧਸੰਗਿ
ਹਰਿ ਹਰਿ ਗੁਣ ਗਾਉ ॥੪॥੨੭॥੫੭॥

بِلاولُ مہلا[1] 5 -- | محلا[1]

ਬਿਲਾਵਲੁ ਮਹਲਾ ੫ ॥

کونُ کونُ نہی پترِیا
تُمّہری پرتیِت --

ਕਵਨੁ ਕਵਨੁ ਨਹੀ ਪਤਰਿਆ
ਤੁਮ੍ਹ੍ਹਰੀ ਪਰਤੀਤਿ ॥

مہا موہنی موہِیا
نرک کی رِیت --1--

ਮਹਾ ਮੋਹਨੀ ਮੋਹਿਆ
ਨਰਕ ਕੀ ਰੀਤਿ ॥੧॥

من کھُٹہر تیرا نہی بِساسُ
توٗ مہا اُدمادا --

ਮਨ ਖੁਟਹਰ ਤੇਰਾ ਨਹੀ ਬਿਸਾਸੁ
ਤੂ ਮਹਾ ਉਦਮਾਦਾ ॥

کھر کاپَیکھرُ تءُ چھُٹےَ
جءُ اُوپرِ لادا --1-- رہاءُ --

ਖਰ ਕਾ ਪੈਖਰੁ ਤਉ ਛੁਟੈ
ਜਉ ਊਪਰਿ ਲਾਦਾ ॥੧॥ ਰਹਾਉ ॥

جپ تپ سنّجم تُمّہ کھنڈّے جم کے دُکھ ڈانْڈ ــــ	----	ਜਪ ਤਪ ਸੰਜਮ ਤੁਮ੍ ਖੰਡੇ ਜਮ ਕੇ ਦੁਖ ਡਾਂਡ ॥
سِمرِہ ناہی جوِن دُکھ نِرلجے بھانْڈ ـــ2ــــ	----	ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥
ہرِ سنّگِ سہائی مہا مِیتُ تِس سِ ءُ تیرا بھیدُ ــــ	----	ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥
بِیدھا پنّج بٹْوارئی اُپجِءُو مہا کھیدُ ـــ3ــــ	----	ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥
نانکؑ تِن سنّتن سرناگتی جِن منُ وسِ کِینا ــــ	----	ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥
تنُ دھنُ سربسُ آپْنا پّربھِ جن کؑ ءُ دِینّہا	----	ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹਾ ॥੪॥੨੮॥੫੮॥
ـــ58ـــ28ـــ4ــــ		
بِلاولُ مہلا[1] 5 ــــ	[1]محلا	----	ਬਿਲਾਵਲੁ ਮਹਲਾ ੫ ॥
اُدمُ کرت آندُ بھِئیا سِمرت سُکھ سارُ ــــ	----	ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
جپِ جپِ نامُ گوبِنّد کا پُورن بِیچارُ ـــ1ــــ	----	ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥

چرن کمل گُر کے جپت
ہرِ جپ ہءُ جِیوا --

ਚਰਨ ਕਮਲ ਗੁਰ ਕੇ ਜਪਤ
ਹਰਿ ਜਪਿ ਹਉ ਜੀਵਾ ॥

پاربرّہمُ آرادھتے
مُکھِ انّمرِتُ پِیوا --1-- رہاءُ --

ਪਾਰਬ੍ਰਹਮੁ ਆਰਾਧਤੇ
ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥

جی ء جنّت سبھِ سُکھِ بسے
سبھ کےَ منِ لوچ --

ਜੀਅ ਜੰਤ ਸਭਿ ਸੁਖਿ ਬਸੇ
ਸਭ ਕੈ ਮਨਿ ਲੋਚ ॥

پرئُپکارُ نِت چِتوتے
ناہی کِچھُ پوچ --2--

ਪਰਉਪਕਾਰੁ ਨਿਤ ਚਿਤਵਤੇ
ਨਾਹੀ ਕਛੁ ਪੋਚ ॥੨॥

دھنّنُ سُ تھانُ بسنّت دھنّنُ
جہ جپیِۓ نامُ --

ਧੰਨੁ ਸੁ ਥਾਨੁ ਬਸੰਤ ਧੰਨੁ
ਜਹ ਜਪੀਐ ਨਾਮੁ ॥

کتھا کِیرتنُ ہرِ اتِ گھنا
سُکھ سہج بِسّرامُ --3--
Page# [816]
ਕਥਾ ਕੀਰਤਨੁ ਹਰਿ ਅਤਿ ਘਨਾ
ਸੁਖ ਸਹਜ ਬਿਸ੍ਰਾਮੁ ॥੩॥

من تے کدے ن وِیسرےَ
اناتھ کو ناتھ --

ਮਨ ਤੇ ਕਦੇ ਨ ਵੀਸਰੈ
ਅਨਾਥ ਕੋ ਨਾਥ ॥

نانک پّربھ سرناگتی
جا کےَ سبھُ کِچھُ ہاتھ
--59--29--4--

ਨਾਨਕ ਪ੍ਰਭ ਸਰਣਾਗਤੀ
ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥

بِلاولُ مہلا 5 -- | محلا

ਬਿਲਾਵਲੁ ਮਹਲਾ ੫ ॥

جِن تُو بنّدھِ کرِ چھوڈِیا
پھُنِ سُکھ مہِ پائِیا --

ਜਿਨਿ ਤੂ ਬੰਧਿ ਕਰਿ ਛੋਡਿਆ
ਫੁਨਿ ਸੁਖ ਮਹਿ ਪਾਇਆ ॥

سدا سِمرِ چرݨاربِنّد
سِیتل ہوتائِیا --1--

ਸਦਾ ਸਿਮਰਿ ਚਰਣਾਰਬਿੰਦ
ਸੀਤਲ ਹੋਤਾਇਆ ॥੧॥

جِیوتِیا اتھوا مُئِیا
کِچھُ کامِ ن آوے --

ਜੀਵਤਿਆ ਅਥਵਾ ਮੁਇਆ
ਕਿਛੁ ਕਾਮਿ ਨ ਆਵੈ ॥

جِن ایہُ رچنُ رچائِیا
کوئُو تِس سِءُ رنّگُ لاوے --1-- رہاءُ --

ਜਿਨਿ ਏਹੁ ਰਚਨੁ ਰਚਾਇਆ
ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥

رے پ٘رانْی اُسن سِیت کرتا کرے
گھام تے کاڈھے --

ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ
ਘਾਮ ਤੇ ਕਾਢੈ ॥

کِیری تے ہستی کرے
ٹُوٹا لے گاڈھے --2--

ਕੀਰੀ ਤੇ ਹਸਤੀ ਕਰੈ
ਟੂਟਾ ਲੇ ਗਾਢੈ ॥੨॥

انّڈج جیرج سیتج اُتبھُجا
پ٘ربھ کی اِہ کِرتِ --

ਅੰਡਜ ਜੇਰਜ ਸੇਤਜ ਉਤਭੁਜਾ
ਪ੍ਰਭ ਕੀ ਇਹ ਕਿਰਤਿ ॥

کِرت کماون سرب پھل
روِیئےَ ہرِ نِرتِ --3--

ਕਿਰਤ ਕਮਾਵਨ ਸਰਬ ਫਲ
ਰਵੀਐ ਹਰਿ ਨਿਰਤਿ ॥੩॥

ہم تے کچھُو ن ہوونا
سرنِ پ٘ربھ سادھ --

ਹਮ ਤੇ ਕਛੂ ਨ ਹੋਵਨਾ
ਸਰਣਿ ਪ੍ਰਭ ਸਾਧ ॥

موہ مگن کُوپ اندھ تے نانک گُر کاڈھ --4--30--60--	----	ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
کھوجت کھوجت مےَ پھِرا کھوجءُ بن تھان --	----	ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥
اچھل اچھید ابھید پّربھ اَیسے بھگوان --1--	----	ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥
کب دیکھءُ پّربھُ آپنا آتم کےَ رنگِ --	----	ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥
جاگن تے سُپنا بھلا بسیۓ پّربھ سنگِ --1-- رہاءُ --	----	ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥
برن آسّرم ساسترّ سُنءُ درسن کی پِیاس --	----	ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥
رُوپُ ن ریکھ ن پنّچ تت ٹھاکر ابِناس --2--	----	ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥
اوہُ سرُوپُ سنّتن کہہِ وِرلے جوگیسُر --	----	ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥
کرِ کرِپا جا کءُ ملے دھنِ دھنِ تے اِیسُر --3--	----	ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥

سو انتر سو باہرے نسے تہ بھرما --	----	ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥
نانک تِس پّربھ بھیٹِیا جا کے پُورن کرما --4--31--61--	----	ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
جی ء جنّت سُپّرسنّن بھئے دیکھِ پّربھ پرتاپ --	----	ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥
کرجُ[1] اُتارِیا ستِگُرو کرِ آہرُ آپ --1-- | [1]قرض-	----	ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥
کھات کھرچت[1] نِبہت رہےَ گُر سبدُ اکھُوٹ -- | [1]خرچ-	----	ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥
پُورن بھئی سمگری کبہُو نہی تُوٹ --1-- رہاء --	----	ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥
سادھسنّگِ آرادھنا ہرِ نِدھِ آپار --	----	ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥
دھرم ارتھ ارُ کام موکھ دیتے نہی بار --2--	----	ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥
بھگت ارادھِہ ایک رنّگِ گوبِنّد گُپال --	----	ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥

رام نام دھنُ سنّچِیا
جا کا نہی سُمارُ[1] ۔۔3۔۔ | [1]شُمار۔

ਰਾਮ ਨਾਮ ਧਨੁ ਸੰਚਿਆ
ਜਾ ਕਾ ਨਹੀ ਸੁਮਾਰੁ ॥੩॥

سرنِ پرے پّربھ تیرِییا
پّربھ کی وڈِیائی ۔۔

ਸਰਨਿ ਪਰੇ ਪ੍ਰਭ ਤੇਰੀਆ
ਪ੍ਰਭ ਕੀ ਵਡਿਆਈ ॥

نانک انّتُ ن پائیئے
بیئنّت گُسائی ۔۔4۔۔32۔۔62۔۔

ਨਾਨਕ ਅੰਤੁ ਨ ਪਾਈਐ
ਬੇਅੰਤ ਗੁਸਾਈ ॥੪॥੩੨॥੬੨॥

بِلاول مہلا[1] 5 ۔۔ | [1]محلا۔

ਬਿਲਾਵਲੁ ਮਹਲਾ ੫ ॥

سِمرِ سِمرِ پُورن پّربھُو
کارج بھئے راسِ ۔۔

ਸਿਮਰਿ ਸਿਮਰਿ ਪੂਰਨ ਪ੍ਰਭੂ
ਕਾਰਜ ਭਏ ਰਾਸਿ ॥

کرتار پُرِ کرتا وسےَ
سنّتن کے پاسِ ۔۔1۔۔ رہاءُ ۔۔

ਕਰਤਾਰ ਪੁਰਿ ਕਰਤਾ ਵਸੈ
ਸੰਤਨ ਕੈ ਪਾਸਿ ॥੧॥ ਰਹਾਉ ॥

بِگھنُ ن کوئُو لاگتا
گُر پہِ ارداسِ[1] ۔۔ | [1]عرداس۔

ਬਿਘਨੁ ਨ ਕੋਊ ਲਾਗਤਾ
ਗੁਰ ਪਹਿ ਅਰਦਾਸਿ ॥

رکھوالا گوبِنّد راءِ
بھگتن کی راسِ ۔۔1۔۔

ਰਖਵਾਲਾ ਗੋਬਿੰਦ ਰਾਇ
ਭਗਤਨ ਕੀ ਰਾਸਿ ॥੧॥

توٹِ ن آوےَ کدے مُولِ
پُورن بھنّڈار ۔۔

ਤੋਟਿ ਨ ਆਵੈ ਕਦੇ ਮੂਲਿ
ਪੂਰਨ ਭੰਡਾਰ ॥

چرن کمل منِ تنِ بسے
پّربھ اگم اپار ۔۔2۔۔
Page# [817]
ਚਰਨ ਕਮਲ ਮਨਿ ਤਨਿ ਬਸੇ
ਪ੍ਰਭ ਅਗਮ ਅਪਾਰ ॥੨॥

بست کماوت سبھِ سُکھی کِچھُ اُون ن دِسے --	----	ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥
سنّت پرّسادِ بھیٹے پرّبھُو پُورن جگدِسے --3--	----	ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥
جےَ جےَ کارُ سبھےَ کرہِ سچُ تھانُ سُہائِیا --	----	ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥
جپِ نانک نامُ نِدھان سُکھ پُورا گُرُ پائِیا --4--33--63--	----	ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥
بِلاولُ مہلا[1] 5 -- | [1]محلا۔	----	ਬਿਲਾਵਲੁ ਮਹਲਾ ੫ ॥
ہرِ ہرِ ہرِ آرادھیئےَ ہوئِیئےَ آروگ --	----	ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥
رامچنّد کی لسٹِکا جِنِ مارِیا روگُ --1-- رہاءُ --	----	ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥ ਰਹਾਉ ॥
گُرُ پُورا ہرِ جاپیئےَ نِت کیِچےَ بھوگُ --	----	ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥
سادھسنّگتِ کےَ وارنٔےَ مِلِیا سنّجوگُ --1--	----	ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥
جِسُ سِمرت سُکھُ پائیِئےَ بِنسےَ بِئوگُ --	----	ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥

نانک پّربھ سرنٹاگتی کرنٹ کارنٹ جوگُ --2--34--64--	----	ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥੨॥੩੪॥੬੪॥
راگُ بِلاولُ مہلا[1] 5 دُپدے گھرُ 5 | [1]محلا-	----	ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
اورِ اُپاو سبھِ تیاگِیا دارُو نامُ لِئیا --	----	ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥
تاپ پاپ سبھِ مٹے روگ سِیتل منُ بھِئیا --1--	----	ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥
گُرُ پُورا آرادھِیا سگلا دُکھُ گِئیا --	----	ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥
راکھنہارے راکھِیا اپنی کرِ مِئیا --1-- رہاءُ --	----	ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥
باہ پکڑِ پّربھِ کاڈھِیا کِینا اپنِئیا --	----	ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥
سِمرِ سِمرِ من تن سُکھی نانک نِربھِئیا --2--1--65--	----	ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
کرُ دھرِ مستکِ تھاپِیا نامُ دِینو دانِ --	----	ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥

سپھل سیوا پاربّرہم کی
تا کی نہی ہانِ --1--

ਸਫਲ ਸੇਵਾ ਪਾਰਬ੍ਰਹਮ ਕੀ
ਤਾ ਕੀ ਨਹੀ ਹਾਨਿ ॥੧॥

آپے ہی پّربھُ راکھتا
بھگتن کی آنِ --

ਆਪੇ ਹੀ ਪ੍ਰਭੁ ਰਾਖਤਾ
ਭਗਤਨ ਕੀ ਆਨਿ ॥

جو جو چِتوہِ سادھ جن
سو لیتا مانِ --1-- رہاءُ --

ਜੋ ਜੋ ਚਿਤਵਹਿ ਸਾਧ ਜਨ
ਸੋ ਲੇਤਾ ਮਾਨਿ ॥੧॥ ਰਹਾਉ ॥

سرݨِ پرے چرݨاربِنّد
جن پّربھ کے پّران --

ਸਰਣਿ ਪਰੇ ਚਰਣਾਰਬਿੰਦ
ਜਨ ਪ੍ਰਭ ਕੇ ਪ੍ਰਾਨ ॥

سہجِ سُبھاءِ نانک ملے
جوتی جوتِ سمان --2--2--66--

ਸਹਜਿ ਸੁਭਾਇ ਨਾਨਕ ਮਿਲੇ
ਜੋਤੀ ਜੋਤਿ ਸਮਾਨ ॥੨॥੨॥੬੬॥

بِلاولُ مہلا[1] 5 -- | محلا[1]

ਬਿਲਾਵਲੁ ਮਹਲਾ ੫ ॥

چرݨ کمل کا آسرا
دِینو پّربھِ آپ --

ਚਰਣ ਕਮਲ ਕਾ ਆਸਰਾ
ਦੀਨੋ ਪ੍ਰਭਿ ਆਪਿ ॥

پّربھ سرݨاگتِ جن پرے
تا کا سد پرتاپُ --1--

ਪ੍ਰਭ ਸਰਣਾਗਤਿ ਜਨ ਪਰੇ
ਤਾ ਕਾ ਸਦ ਪਰਤਾਪੁ ॥੧॥

راکھنہار اپار پّربھ
تا کی نِرمل سیو --

ਰਾਖਨਹਾਰ ਅਪਾਰ ਪ੍ਰਭ
ਤਾ ਕੀ ਨਿਰਮਲ ਸੇਵ ॥

رام راج رامداس پُرِ
کِنّھے گُردیو --1-- رہاءُ --

ਰਾਮ ਰਾਜ ਰਾਮਦਾਸ ਪੁਰਿ
ਕੀਨ੍ਹੇ ਗੁਰਦੇਵ ॥੧॥ ਰਹਾਉ ॥

سدا سدا ہرِ دھِیائیٔے کِچھُ بِگھنُ ن لاگےَ ۔۔	----	ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥
نانکؑ نامُ سلاہیئے[1] بھءِ دُسمن بھاگےَ ۔۔2۔۔3۔۔67۔۔ |	----	ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥
[1]سلاحیئے۔		
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥
مِن تنِ پّربھُ آرادھیۓ مِلِ سادھ سماگےَ ۔۔	----	ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥
اُچرت گُن گوپال جسُ دُور تے جمُ بھاگےَ ۔۔1۔۔	----	ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥
رام نامُ جو جنُ جپےَ اندِنُ سد جاگےَ ۔۔	----	ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥
تنّتُ منّتُ نہ جوہئی تِتُ چاکھُ ن لاگےَ ۔۔1۔۔ رہاءُ ۔۔	----	ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥
کام کّرودھ مد مان موہ بنسے انراگےَ ۔۔	Page# [818]	ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥
آننّد مگن رسِ رام رنّگِ نانکؑ سرناگےَ ۔۔2۔۔4۔۔68۔۔	----	ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥

جیء جُگتِ وِس پّربھُو کےَ جو کہےَ سُ کرنا ـ ـ	----	ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥
بھےءُ پّرسنّن گوپال راءِ بھءُ کِچھُ نہی کرنا ـ ـ1ـ ـ	----	ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥
دُوکھُ ن لاگےَ کدے تُدھُ پاربّرہمُ چِتارے ـ ـ	----	ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥
جمکنّکرُ نیڑِ ن آوئی گُرسِکھ پِیارے ـ ـ1ـ ـ رہاءُ ـ ـ	----	ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥
کرنڑ کارنڑ سمرتھُ ہےَ تِسُ بِنُ نہی ہورُ ـ ـ	----	ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥
نانک پّربھ سرنڑاگتی ساچا مِنِ جورُ[1] ـ ـ2ـ ـ5ـ ـ69ـ ـ |	----	ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥

[1]زورُـ

بِلاولُ مہلا[1] 5 ـ ـ | [1]محلاـ	----	ਬਿਲਾਵਲੁ ਮਹਲਾ ੫ ॥
سِمرِ سِمرِ پّربھُ آپنا ناٹھا دُکھ ٹھاءُ ـ ـ	----	ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥
بِسّرام پاۓ مِلِ سادھسنّگِ تا تے بہُڑِ ن دھاءُ ـ ـ1ـ ـ	----	ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥
بلِہاری گُر آپنے چرننّہ بلِ جاءُ ـ ـ	----	ਬਲਿਹਾਰੀ ਗੁਰ ਆਪਨੇ ਚਰਨਨ੍ਹ ਬਲਿ ਜਾਉ ॥

ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥	اند سُوکھ منگّل بنے پیکھت گُن گاءُ --1-- رہاءُ --
ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥	کتھا کِیرتنُ راگ ناد دھُنِ اِہُ بنِئو سُیاءُ --
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥	نانک پّربھ سُپّرسنّن بھئے بانْچھت پھل پاءُ --2--6--70--
ਬਿਲਾਵਲੁ ਮਹਲਾ ੫ ॥	بِلاولُ مہلا[1] 5 -- | محلا[1]
ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥	داس تیرے کی بینتی رِد کرِ پرگاسُ --
ਤੁਮ੍ਰਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥	تُمّہری کرِپا تے پاربّرہم دوکھن کو ناسُ --1--
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥	چرن کمل کا آسرا پّربھ پُرکھ گُنّتاسُ --
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥	کِیرتن نامُ سِمرت رہءُ جب لگُ گھٹِ ساسُ --1-- رہاءُ --
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥	مات پِتا بنّدھپ تُوہےَ تُو سرب نِواسُ --
ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥	نانک پّربھ سرنّاگتی جا کو نِرمل جاسُ --2--7--71--

بِلاولُ مہلا[1] 5 ـ ـ | [1]محلا-	----	ਬਿਲਾਵਲੁ ਮਹਲਾ ੫ ॥
سرب سِدھِ ہرِ گائیۓ سبھِ بھلا مناوہِ ـ ـ	----	ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥
سادھُ سادھُ مُکھ تے کہہِ سُݨِ داس مِلاوہِ ـ ـ1ـ ـ	----	ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥
سُوکھ سہج کلِیاݨ رس پُورےَ گُرِ کِینّہ ـ ـ	----	ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ ॥
جیء سگل دئِیال بھۓ ہرِ ہرِ نامُ چِینّہ ـ ـ1ـ ـ رہاءُ ـ ـ	----	ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ ॥੧॥ ਰਹਾਉ ॥
پُورِ رہِئو سربتّرِ مہِ پّربھ گُݨی گہِیر ـ ـ	----	ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥
نانک بھگت آننّد مےَ پیکھِ پّربھ کی دھِیر ـ ـ2ـ ـ8ـ ـ72ـ ـ	----	ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥
بِلاولُ مہلا[1] 5 ـ ـ | [1]محلا-	----	ਬਿਲਾਵਲੁ ਮਹਲਾ ੫ ॥
ارداِس[1] سُݨی داتارِ پّربھِ ہوۓ کِرپال ـ ـ | [1]عرداِس-	----	ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥
راکھِ لِیا اپنا سیوکو مُکھِ نِنّدک چھارُ ـ ـ1ـ ـ	----	ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥

تُجھِ ن جوہےَ کو مِیت جن تُوںّ گُر کا داس --	----	ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥
پاربّرہمِ تُو راکھِیا دے اپنے ہاتھ --1-- رہاءُ --	----	ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥
جِیئن کا داتا ایکُ ہےَ بِییا نہی ہورُ --	----	ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥
نانک کی بینںّتِییا مےَ تیرا جورُ[1] --2--9--73-- | [1]زورُ-	----	ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
مِیت ہمارے ساجنا راکھے گوِںّد --	----	ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥
نِںّدک مِرتک ہوءِ گۓ تُمّہ ہوہُ نِچِںّد --1-- رہاءُ --	----	ਨਿੰਦਕ ਮਿਰਤਕ ਹੋਇ ਗਏ ਤੁਮ੍ ਹੋਹੁ ਨਿਚਿੰਦ ॥੧॥ ਰਹਾਉ ॥
سگل منورتھ پّربھِ کیۓ بھیٹے گُردیو --	----	ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥
جےَ جےَ کارُ جگت مہِ سپھل جا کی سیو --1--	----	ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
اُوچ اپار اگنت ہرِ سبھِ جیء جِسُ ہاتھِ --	Page# [819]	ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥

نانک پّربھ سرݨاگتی جت کت میرے ساتھِ --74--10--2--	ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
بِلاول مہلا[1] 5 -- | محلا[1]-	ਬਿਲਾਵਲੁ ਮਹਲਾ ੫ ॥
گُرُ پُورا آرادھِیا ہوئے کِرپال --	ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥
مارگُ سنّتِ بتائِیا توٗٹے جم جال --1--	ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥
دُوکھ بھُوکھ سنّسا مِٹیا گاوت پّربھ نام --	ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥
سہج سُوکھ آننّد رس پُورن سبھِ کام --1-- رہاءُ --	ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
جلنِ بُجھی سیِتل بھئے راکھے پّربھِ آپ --	ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥
نانک پّربھ سرݨاگتی جا کا وڈ پرتاپ --2--11--75--	ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥
بِلاول مہلا[1] 5 -- | محلا[1]-	ਬਿਲਾਵਲੁ ਮਹਲਾ ੫ ॥
دھرتِ سُہاوی سپھل تھانُ پُورن بھئے کام --	ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥

بھءُ ناٹھا بھّرمُ مِٹِ گئیا رِویا نِت رام --1--	----	ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
سادھ جنا کےَ سنّگِ بست سُکھ سہج بِسّرام --	----	ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥
سائی گھڑی سُلکھڻی سِمرت ہرِ نام --1-- رہاءُ --	----	ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
پّرگٹ بھئے سنّسار مہِ پھِرتے پہنام --	----	ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥
نانک تِس سرڻاگتی گھٹ گھٹ سبھ جان --76--12--2--	----	ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
روگُ مِٹائیا آپِ پّربھِ اُپجِیا سُکھُ سانْتِ --	----	ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥
وڈ پرتاپُ اچرج رُوپُ ہرِ کینّہی داتِ --1--	----	ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹੀ ਦਾਤਿ ॥੧॥
گُرِ گووِنّدِ کّرِپا کری راکھِیا میرا بھائی --	----	ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥

ہم تِس کی سرݨاگتی جو سدا سہائی --1-- رہاءُ --	----	ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
بِرتھی کدے ن ہووئی جن کی ارداِس[1] -- | [1]عرداِس-	----	ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
نانک جورُ[1] گووِنّد کا پُورن گُنٹاسِ --2--13--77-- | [1]زورُ-	----	ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
مرِ مرِ جنمے جِن بِسرِیا جِیون کا داتا --	----	ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥
پاربرّہمُ جنِ سیوِیا اندِنُ رنّگِ راتا --1--	----	ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥
سانْتِ سہجُ آندُ گھنا پُورن بھئی آس --	----	ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥
سُکھُ پاِئِیا ہرِ سادھسنّگِ سِمرت گُنٹاس --1-- رہاءُ --	----	ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥
سُݨِ سُیامی ارداِس[1] جن تُمّہ انتّرجامی -- | [1]عرداِس-	----	ਸੁਣਿ ਸੁਆਮੀ ਅਰਦਾਸਿ ਜਨ ਤੁਮ੍ ਅੰਤਰਜਾਮੀ ॥
تھان تھننّترِ روِ رہے نانک کے سُیامی --2--14--78--	----	ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥

بِلاولُ مہلا[1] 5 ــ ــ | [1]محلا ــ	ਬਿਲਾਵਲੁ ਮਹਲਾ ੫ ॥
تاتی واءُ ن لگئی پاربرہم سرݨائی ــ ــ	ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
چئگِرد ہمارےَ رام کار دُکھُ لگےَ ن بھائی ــ ــ1ــ ــ	ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ستِگرُ پُورا بھیٹِیا جِن بݨت بݨائی ــ ــ	ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
رام نامُ ائُکھدھُ دِییا ایکا لِو لائی ــ ــ1ــ ــ رہاءُ ــ ــ	ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
راکھِ لیئے تِن رکھنہارِ سبھ بِیادھِ مِٹائی ــ ــ	ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
کہُ نانک کِرپا بھئی پرؔبھ بھئے سہائی ــ ــ2ــ ــ15ــ ــ79ــ ــ	ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
بِلاولُ مہلا[1] 5 ــ ــ | [1]محلا ــ	ਬਿਲਾਵਲੁ ਮਹਲਾ ੫ ॥
اپنے بالک آپِ رکھِئنُ پاربرہم گُردیو ــ ــ	ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
سُکھ سانْتِ سہج آند بھئے پُورن بھئی سیو ــ ــ1ــ ــ رہاءُ ــ ــ	ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥

بھگت جنا کی بینتی
سُنڑی پرّبھِ آپ --

ਭਗਤ ਜਨਾ ਕੀ ਬੇਨਤੀ
ਸੁਣੀ ਪ੍ਰਭਿ ਆਪਿ ॥

Page# [820]

روگ مِٹاءِ جیوالِئنُ
جا کا وڈ پرتاپُ --1--

ਰੋਗ ਮਿਟਾਇ ਜੀਵਾਲਿਅਨੁ
ਜਾ ਕਾ ਵਡ ਪਰਤਾਪੁ ॥੧॥

دوکھ ہمارے بکھسِئنُ[1]
اپنڑی کل دھاری -- | [1]بخشِئنُ-

ਦੋਖ ਹਮਾਰੇ ਬਖਸਿਅਨੁ
ਅਪਣੀ ਕਲ ਧਾਰੀ ॥

من بانْچھت پھل دِتئِنُ
نانک بلِہاری --2--16--80--

ਮਨ ਬਾਂਛਤ ਫਲ ਦਿਤਿਅਨੁ
ਨਾਨਕ ਬਲਿਹਾਰੀ ॥੨॥੧੬॥੮੦॥

راگُ بِلاولُ مہلا[1] 5 چئُپدے دُپدے گھرُ 6 |
[1]محلا-

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ
ਘਰੁ ੬

ੴ ستِگُر پرّسادِ --

ੴ ਸਤਿਗੁਰ ਪ੍ਰਸਾਦਿ ॥

میرے موہن سّرونی اِہ ن سُنائے --

ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥

ساکت گیِت ناد دھُنِ گاوت
بولت بول اجائے --1-- رہاءُ --

ਸਾਕਤ ਗੀਤ ਨਾਦ ਧੁਨਿ ਗਾਵਤ
ਬੋਲਤ ਬੋਲ ਅਜਾਏ ॥੧॥ ਰਹਾਉ ॥

سیوت سیوِ سیوِ سادھ سیوءُ
سدا کرءُ کِرتائے --

ਸੇਵਤ ਸੇਵਿ ਸੇਵਿ ਸਾਧ ਸੇਵਉ
ਸਦਾ ਕਰਉ ਕਿਰਤਾਏ ॥

ابھےَ دانُ پاوءُ پُرکھ داتے
مِلِ سنّگتِ ہرِ گُنڑ گائے --1--

ਅਭੈ ਦਾਨੁ ਪਾਵਉ ਪੁਰਖ ਦਾਤੇ
ਮਿਲਿ ਸੰਗਤਿ ਹਰਿ ਗੁਣ ਗਾਏ ॥੧॥

رسنا اگہ اگہ گُن راتی
نَین درس رنّگُ لائے --

ਰਸਨਾ ਅਗਹ ਅਗਹ ਗੁਨ ਰਾਤੀ
ਨੈਨ ਦਰਸ ਰੰਗੁ ਲਾਏ ॥

ہوہُ کِرپال دِین دُکھ بھنّجن
موہِ چرنْ رِدے وساۓ --2--

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ
ਮੋਹਿ ਚਰਣ ਰਿਦੈ ਵਸਾਏ ॥੨॥

سبھہُو تلے تلے سبھ اُوپرِ
ایہ دِرسٹِ دِرسٹاۓ --

ਸਭਹੂ ਤਲੈ ਤਲੈ ਸਭ ਊਪਰਿ
ਏਹ ਦ੍ਰਿਸਟਿ ਦ੍ਰਿਸਟਾਏ ॥

ابھِمانُ کھوءِ کھوءِ کھوءِ کھوئی ہءُ
مو کءُ ستِگُر منّتّر دِرڑاۓ --3--

ਅਭਿਮਾਨੁ ਖੋਇ ਖੋਇ ਖੋਇ ਖੋਈ ਹਉ
ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥

اتُلُ اتُلُ اتُلُ نہ تُلیِۓ
بھگتِ وچھلُ کِرپاۓ --

ਅਤੁਲੁ ਅਤੁਲੁ ਅਤੁਲੁ ਨਹ ਤੁਲੀਐ
ਭਗਤਿ ਵਛਲੁ ਕਿਰਪਾਏ ॥

جو جو سرنِ پرِئو گُر نانک
ابھےَ دانُ سُکھ پاۓ
--4--1--81--

ਜੋ ਜੋ ਸਰਣਿ ਪਰਿਓ ਗੁਰ ਨਾਨਕ
ਅਭੈ ਦਾਨੁ ਸੁਖ ਪਾਏ ॥੪॥੧॥੮੧॥

بِلاولُ مہلا[1] 5 -- | محلا[1]

ਬਿਲਾਵਲੁ ਮਹਲਾ ੫ ॥

پْربھ جی تُو میرے پْران ادھارے --

ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥

نمسکار ڈنّڈئُتِ بنّدنا
انِک بار جاءُ بارے --1-- رہاءُ --

ਨਮਸਕਾਰ ਡੰਡਉਤਿ ਬੰਦਨਾ
ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥

اُوٹھت بیَٹھت سووت جاگت
اِہُ منُ تُجھہِ چِتارے --

ਊਠਤ ਬੈਠਤ ਸੋਵਤ ਜਾਗਤ
ਇਹੁ ਮਨੁ ਤੁਝਹਿ ਚਿਤਾਰੈ ॥

سُوکھ دُوکھ اِسُ من کی بِرتھا
تُجھ ہی آگےَ سارے --1--

ਸੁਖ ਦੂਖ ਇਸੁ ਮਨ ਕੀ ਬਿਰਥਾ
ਤੁਝ ਹੀ ਆਗੈ ਸਾਰੈ ॥੧॥

تُو میری اوٹ بل بُدھِ دھنُ تُم ہی
تُمہِ میرے پروارے ۔۔
---- ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ
ਤੁਮਹਿ ਮੇਰੈ ਪਰਵਾਰੈ ॥

جو تُم کرہُ سوئی بھل ہمرے
پیکھِ نانک سُکھ چرنارے
---- ਜੋ ਤੁਮ ਕਰਹੁ ਸੋਈ ਭਲ ਹਮਰੈ
ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥

۔۔82۔۔2۔۔2۔۔

بِلاوُل مہلا[1] 5 ۔۔ | [1]محلا۔
---- ਬਿਲਾਵਲੁ ਮਹਲਾ ੫ ॥

سُنِیئت پّربھ تءُ سگل اُدھارن ۔۔
---- ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥

موہ مگن پتِت سنّگِ پّرانی
اَیسے منہِ بِسارن ۔۔1۔۔ رہاءُ ۔۔
---- ਮੋਹ ਮਗਨ ਪਤਿਤ ਸੰਗਿ ਪ੍ਰਾਨੀ
ਐਸੇ ਮਨਹਿ ਬਿਸਾਰਨ ॥੧॥ ਰਹਾਉ ॥

سنّچِ بِکھِیا لے گّراہجُ کینی
انّمّرِتُ من تے ڈارن ۔۔
---- ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ
ਅੰਮ੍ਰਿਤੁ ਮਨ ਤੇ ਡਾਰਨ ॥

کام کّرودھ لوبھ رتُ نِنّدا
ستُ سنّتوکھُ بِدارن ۔۔1۔۔
---- ਕਾਮ ਕ੍ਰੋਧ ਲੋਭ ਰਤੁ ਨਿੰਦਾ
ਸਤੁ ਸੰਤੋਖੁ ਬਿਦਾਰਨ ॥੧॥

اِن تے کاڈھِ لیہُ میرے سُیامی
ہارِ پرے تُمّہ سارن ۔۔
---- ਇਨ ਤੇ ਕਾਢਿ ਲੇਹੁ ਮੇਰੇ ਸੁਆਮੀ
ਹਾਰਿ ਪਰੇ ਤੁਮ੍ ਸਾਰਨ ॥

نانک کی بینںّتی پّربھ پہِ
سادھسنّگِ رنّک تارن
---- ਨਾਨਕ ਕੀ ਬੇਨੰਤੀ ਪ੍ਰਭ ਪਹਿ
ਸਾਧਸੰਗਿ ਰੰਕ ਤਾਰਨ ॥੨॥੩॥੮੩॥

۔۔83۔۔3۔۔2۔۔

بِلاوُل مہلا[1] 5 ۔۔ | [1]محلا۔
---- ਬਿਲਾਵਲੁ ਮਹਲਾ ੫ ॥

سنّتن کے سُنیئت پّربھ کی بات --	----	ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥
کتھا کیِرتنُ آننّد منگّل دھُنِ پُورِ رہی دِنس ارُ راتِ --1-- رہاءُ --	----	ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥
کرِ کرِپا اپنے پّربھِ کینے نام اپُنے کی کینی داتِ --	----	ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥
آٹھ پہر گُن گاوت پّربھ کے کام کّرودھ اِس تن تے جات --1--	----	ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥
تّرپتِ اگھاۓپیکھِ پّربھ درسنُ انّمرِت ہرِ رسُ بھوجنُ کھات --	----	ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥
چرن سرن نانک پّربھ تیری کرِ کرِپا سنّتسنّگِ مِلات --84--4--2--	Page# [821]	ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
راکھِ لیِۓ اپنے جن آپ --	----	ਰਾਖਿ ਲੀਏ ਅਪਨੇ ਜਨ ਆਪ ॥
کرِ کرِپا ہرِ ہرِ نامُ دِینو بِنسِ گۓ سبھ سوگ سنّتاپ --1-- رہاءُ --	----	ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥
گُنْ گوِنّد گاوہُ سبھ ہرِ جن راگ رتن رسنا آلاپ --	----	ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥

کوٹِ جنم کی تِرسنا نِوری رام رسائنِ آتم دھّراپ --1--	----	ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥
چرنْ گہے سرنْ سُکھداتے گُر کے بچنِ جپے ہرِ جاپ --	----	ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥
ساگر ترے بھرم بھے بِنسے کہُ نانک ٹھاکُر پرتاپ --2--5--85--	----	ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
تاپُ لاہِیا گُر سِرجنہارِ --	----	ਤਾਪੁ ਲਾਹਿਆ ਗੁਰ ਸਿਰਜਨਹਾਰਿ ॥
ستِگر اپنے کءُ بلِ جائی جِنِ پیج رکھی سارے سنّسارِ --1-- رہاءُ --	----	ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥
کرُ مستکِ دھارِ بالِکُ رکھِ لینو --	----	ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥
پربھِ انّمرِت نامُ مہا رسُ دِینو --1--	----	ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥
داس کی لاج رکھےَ مِہروانُ --	----	ਦਾਸ ਕੀ ਲਾਜ ਰਖੈ ਮਿਹਰਵਾਨੁ ॥
گُرُ نانکُ بولے درگہ پروانُ --86--6--2--	----	ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥
راگُ بِلاولُ مہلا[1] 5 چئُپدے دُپدے گھرُ 7 | محلا[1]	----	ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
ستِگُر سبدِ اُجارو دِیپا --	----	ਸਤਿਗੁਰ ਸਬਦਿ ਉਜਾਰੋ ਦੀਪਾ ॥

بِنسِئو انّدھکار تہٖ منّدرِ
رتن کوٹھڑی کھُلّھی اَنُوپا --1-- رہاءُ --

ਬਿਨਸਿਓ ਅੰਧਕਾਰ ਤਿਹ ਮੰਦਰਿ
ਰਤਨ ਕੋਠੜੀ ਖੁਲ੍ਹੀ ਅਨੂਪਾ ॥੧॥ ਰਹਾਉ ॥

بِسمن بِسم بھۓ جءُ پیکھِئو
کہنُ ن جاءِ وڈِیائی --

ਬਿਸਮਨ ਬਿਸਮ ਭਏ ਜਉ ਪੇਖਿਓ
ਕਹਨੁ ਨ ਜਾਇ ਵਡਿਆਈ ॥

مگن بھۓ اُوہا سنّگِ ماتے
اوتِ پوتِ لپٹائی --1--

ਮਗਨ ਭਏ ਊਹਾ ਸੰਗਿ ਮਾਤੇ
ਓਤਿ ਪੋਤਿ ਲਪਟਾਈ ॥੧॥

آل جال نہی کچھُو جنّجارا[1]
اہنّبُدھِ نہی بھورا -- | [1] زنّجارا۔

ਆਲ ਜਾਲ ਨਹੀ ਕਛੂ ਜੰਜਾਰਾ
ਅਹੰਬੁਧਿ ਨਹੀ ਭੋਰਾ ॥

اُوچن اُوچا بیچُ ن کھیچا
ہءُ تیرا تُوں مورا --2--

ਊਚਨ ਊਚਾ ਬੀਚੁ ਨ ਖੀਚਾ
ਹਉ ਤੇਰਾ ਤੂੰ ਮੋਰਾ ॥੨॥

ایکنّکارُ ایکُ پاسارا
ایکےَ اپر اپارا --

ਏਕੰਕਾਰੁ ਏਕੁ ਪਾਸਾਰਾ
ਏਕੈ ਅਪਰ ਅਪਾਰਾ ॥

ایکُ بِستھیرنُ ایکُ سنّپُورنُ
ایکےَ پ٘ران ادھارا --3--

ਏਕੁ ਬਿਸਥੀਰਨੁ ਏਕੁ ਸੰਪੂਰਨੁ
ਏਕੈ ਪ੍ਰਾਨ ਅਧਾਰਾ ॥੩॥

نِرمل نِرمل سُوچا سُوچو
سُوچا سُوچو سُوچا --

ਨਿਰਮਲ ਨਿਰਮਲ ਸੂਚਾ ਸੂਚੋ
ਸੂਚਾ ਸੂਚੋ ਸੂਚਾ ॥

انّت ن انّتا سدا بیئنّتا
کہُ نانک اُوچو اُوچا --4--1--87--

ਅੰਤ ਨ ਅੰਤਾ ਸਦਾ ਬੇਅੰਤਾ
ਕਹੁ ਨਾਨਕ ਊਚੋ ਊਚਾ ॥੪॥੧॥੮੭॥

بِلاولُ مہلا[1] 5 -- | [1] محلا۔

ਬਿਲਾਵਲੁ ਮਹਲਾ ੫ ॥

بِنُ ہرِ کامِ ن آوت ہے -- ---- ਬਿਨੁ ਹਰਿ ਕਾਮਿ ਨ ਆਵਤ ਹੇ ॥

جا سِءُ راچِ ماچِ تُمہ لاگے
اوہ موہنی موہاوت ہے --1-- رہاءُ --

ਜਾ ਸਿਉ ਰਾਚਿ ਮਾਚਿ ਤੁਮ੍ ਲਾਗੇ
ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥

کِنِک کامِنی سیج سوہنی
چھوڈِ کھِنے مہِ جاوت ہے --

ਕਨਿਕ ਕਾਮਿਨੀ ਸੇਜ ਸੋਹਨੀ
ਛੋਡਿ ਖਿਨੈ ਮਹਿ ਜਾਵਤ ਹੇ ॥

اُرجھِ رہِئو اِنّدری رس پّریرِئو
بِکھے ٹھگئُری کھاوت ہے --1--

ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ
ਬਿਖੈ ਠਗਉਰੀ ਖਾਵਤ ਹੇ ॥੧॥

ترِّنُ کو منّدرُ ساجِ سوارِئو
پاوکُ تلےَ جراوت ہے --

ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ
ਪਾਵਕੁ ਤਲੈ ਜਰਾਵਤ ਹੇ ॥

اَیسے گڑھ مہِ اَیٹھِ ہٹھیلو
پھُولِ پھُولِ کیا پاوت ہے --2--

ਐਸੇ ਗੜ ਮਹਿ ਐਠਿ ਹਠੀਲੋ
ਫੂਲਿ ਫੂਲਿ ਕਿਆ ਪਾਵਤ ਹੇ ॥੨॥

پنّچ دُوت مُوڈ پرِ ٹھاڈھے
کیس گہے پھیراوت ہے --

ਪੰਚ ਦੂਤ ਮੂਡ ਪਰਿ ਠਾਢੇ
ਕੇਸ ਗਹੇ ਫੇਰਾਵਤ ਹੇ ॥

دِرِسٹِ ن آوہِ انّدھ اگیانی
سوءِ رہِئو مد ماوت ہے --3--

ਦ੍ਰਿਸਟਿ ਨ ਆਵਹਿ ਅੰਧ ਅਗਿਆਨੀ
ਸੋਇ ਰਹਿਓ ਮਦ ਮਾਵਤ ਹੇ ॥੩॥

جالُ پسارِ چوگ بِستھاری
پنّکھی جِءُ پھاہاوت ہے --
Page# [822]
ਜਾਲੁ ਪਸਾਰਿ ਚੋਗ ਬਿਸਥਾਰੀ
ਪੰਖੀ ਜਿਉ ਫਾਹਾਵਤ ਹੇ ॥

کہُ نانکؑ بنّدھن کاٹن کءُ مےَ ستِگُرُ پُرکھُ دھِیاوت ہے --4--2--88--	----	ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
ہرِ ہرِ نامُ اپار امولی --	----	ਹਰਿ ਹਰਿ ਨਾਮੁ ਅਪਾਰ ਅਮੋਲੀ ॥
پ٘ران پِیارو منہِ ادھارو چِیتِ چِتوءُ جَیسے پان تنّبولی --1-- رہاءُ --	----	ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥
سہجِ سمائِئو گُرہِ بتائِئو رنّگِ رنّگی میرے تن کی چولی --	----	ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥
پ٘رِء مُکھِ لاگو جءُ وڈبھاگو سُہاگُ ہمارو کتہُ ن ڈولی --1--	----	ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥
رُوپ ن دھُوپ ن گنّدھ ن دِیپا اوتِ پوتِ انّگ انّگ سنّگِ مئُلی --	----	ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥
کہُ نانکؑ پ٘رِء روی سُہاگنِ اتِ نَیکی میری بنی کھٹولی --2--3--89--	----	ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
گوبِنّد گوبِنّد گوبِنّد مئی --	----	ਗੋਬਿੰਦ ਗੋਬਿੰਦ ਗੋਬਿੰਦ ਮਈ ॥

جب تے بھیٹے سادھ دئِیارا
تب تے دُرمتِ دُورِ بھئی --1-- رہاءُ --

ਜਬ ਤੇ ਭੇਟੇ ਸਾਧ ਦਇਆਰਾ
ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥

پُورن پُورِ رہِئو سنّپُورن
سِیتل سانْتِ دئِیال دئی --

ਪੂਰਨ ਪੂਰਿ ਰਹਿਓ ਸੰਪੂਰਨ
ਸੀਤਲ ਸਾਂਤਿ ਦਇਆਲ ਦਈ ॥

کام کّرودھ تّرِسنا اہنکارا
تن تے ہوئے سگل کھئی --1--

ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ
ਤਨ ਤੇ ਹੋਏ ਸਗਲ ਖਈ ॥੧॥

ست سنّتوکھُ دئِیا دھرمُ سُچِ
سنّتن تے اِہُ منّتُ لئی --

ਸਤੁ ਸੰਤੋਖੁ ਦਇਆ ਧਰਮੁ ਸੁਚਿ
ਸੰਤਨ ਤੇ ਇਹੁ ਮੰਤੁ ਲਈ ॥

کہُ نانک جِن منہُ پچھانِیا
تِن کءُ سگلی سوجھ پئی
--90--4--2--

ਕਹੁ ਨਾਨਕ ਜਿਨਿ ਮਨਹੁ ਪਛਾਨਿਆ
ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥

بِلاولُ مہلا[1] 5 -- | [1]محلا

ਬਿਲਾਵਲੁ ਮਹਲਾ ੫ ॥

کِیا ہم جیء جنّت بِچارے
برنِ ن ساکہ ایک رومائی --

ਕਿਆ ਹਮ ਜੀਅ ਜੰਤ ਬੇਚਾਰੇ
ਬਰਨਿ ਨ ਸਾਕਹ ਏਕ ਰੋਮਾਈ ॥

بّرہم مہیس سِدھ مُنِ اِنّدرا
بیئنّت ٹھاکُر تیری گتِ نہی پائی --1--

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ
ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥

کِیا کتھیۓ کِچھُ کتھنُ ن جائی --

ਕਿਆ ਕਥੀਐ ਕਿਛੁ ਕਥਨੁ ਨ ਜਾਈ ॥

جہ جہ دیکھا تہ رہِیا سمائی --1-- رہاءُ --

ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥
ਰਹਾਉ ॥

جہ مہا بھِئیان دُوکھ جم سُنیٔۓ تہ میرے پّربھ تُوہے سہائی --	----	ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥
سرنِ پرِئو ہرِ چرن گہے پّربھ گُرِ نانک کءُ بُوجھ بُجھائی --2--5--91--	----	ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
اگم رُوپ اِبناسی کرتا پتِت پوِت اِک نِمکھ جپائیۓ --	----	ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥
اچرجُ سُنِئو پراپتِ بھٹُلے سنّت چرن چرن منُ لائیۓ --1--	----	ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥
کِتُ بِدھیۓ کِتُ سنّجمِ پائیۓ --	----	ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥
کہُ سُرجن کِتُ جُگتی دھِیائیۓ --1-- رہاءُ --	----	ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥
جو مانُکھُ مانُکھ کی سیوا اوہُ تِس کی لئی لئی پھُنِ جائیۓ --	----	ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥
نانک سرنِ سرنِ سُکھ ساگر موہِ ٹیک تیرو اِک نائیۓ --2--6--92--	----	ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥

سنّت سرنِ سنّت ٹہل کری ۔۔	----	ਸੰਤ ਸਰਣਿ ਸੰਤ ਟਹਲ ਕਰੀ ॥
دھندھُ بنّدھُ ارُ سگل جنجارو[1] اور کاج تے چھوٹِ پری ۔۔1۔۔ رہاءُ	----	ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
۔۔ | [1] زنجارو۔		
سُوکھ سہج ارُ گھنو انندا گُر تے پائِئو نامُ ہری ۔۔	----	ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥
اَیسو ہرِ رسُ برنِ ن ساکءُ گُرِ پُورے میری اُلٹِ دھری ۔۔1۔۔	----	ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥
پیکھِئو موہنُ سبھ کے سنّگے اُون ن کاہُو سگل بھری ۔۔	Page# [823]	ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥
پُورن پُورِ رہئو کرپا ندھِ کہُ نانک میری پُوری پری ۔۔93۔۔7۔۔2۔۔	----	ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
بِلاولُ مہلا[1] 5 ۔۔ | [1] محلا۔	----	ਬਿਲਾਵਲੁ ਮਹਲਾ ੫ ॥
من کِیا کہتا ہءُ کِیا کہتا ۔۔	----	ਮਨ ਕਿਆ ਕਹਤਾ ਹਉ ਕਿਆ ਕਹਤਾ ॥
جان پّربین ٹھاکر پّربھ میرے تِس آگےَ کِیا کہتا ۔۔1۔۔ رہاءُ ۔۔	----	ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥

انبولے کۓ تُہی پچھانہِ
جو جِیئن مہِ ہوتا --

ਅਨਬੋਲੇ ਕਉ ਤੁਹੀ ਪਛਾਨਹਿ
ਜੋ ਜੀਅਨ ਮਹਿ ਹੋਤਾ ॥

رے من کاۓ کہا لۓ ڈہکہِ
جۓ پیکھت ہی سنّگِ سُنتا --1--

ਰੇ ਮਨ ਕਾਇ ਕਹਾ ਲਉ ਡਹਕਹਿ
ਜਉ ਪੇਖਤ ਹੀ ਸੰਗਿ ਸੁਨਤਾ ॥੧॥

اَیسو جانِ بھۓ منِ آند
آن ن بیئو کرتا --

ਐਸੋ ਜਾਨਿ ਭਏ ਮਨਿ ਆਨਦ
ਆਨ ਨ ਬੀਓ ਕਰਤਾ ॥

کہُ نانک گُر بھۓ دئِیارا
ہرِ رنّگُ ن کبہُو لہتا --2--8--94--

ਕਹੁ ਨਾਨਕ ਗੁਰ ਭਏ ਦਇਆਰਾ
ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥

بِلاولُ مہلا[1] 5 -- | [1]محلا-

ਬਿਲਾਵਲੁ ਮਹਲਾ ੫ ॥

نِنّدکُ اَیسے ہی جھرِ پرِیۓَ --

ਨਿੰਦਕੁ ਐਸੇ ਹੀ ਝਰਿ ਪਰੀਐ ॥

اِہ نِیسانی[1] سُنہُ تُم بھائی
جِۓ کالر بھِیتِ گرِیۓَ --1-- رہاۓ --

ਇਹ ਨੀਸਾਨੀ ਸੁਨਹੁ ਤੁਮ ਭਾਈ
ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥

| [1]نِیشانی-

جۓ دیکھےَ چھِدرُ تۓ نِنّدکُ اُماہےَ
بھلو دیکھِ دُکھ بھرِیۓَ --

ਜਉ ਦੇਖੈ ਛਿਦ੍ਰ ਤਉ ਨਿੰਦਕੁ ਉਮਾਹੈ
ਭਲੋ ਦੇਖਿ ਦੁਖ ਭਰੀਐ ॥

آٹھ پہر چِتوےَ نہی پہُچےَ
بُرا چِتوت چِتوت مرِیۓَ --1--

ਆਠ ਪਹਰ ਚਿਤਵੈ ਨਹੀ ਪਹੁਚੈ
ਬੁਰਾ ਚਿਤਵਤ ਚਿਤਵਤ ਮਰੀਐ ॥੧॥

نِنّدکُ پرّبھُو بھُلائِیا کالُ نیرےَ آئِیا
ہرِ جن سِۓ بادُ اُٹھرِیۓَ --

ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ
ਹਰਿ ਜਨ ਸਿਉ ਬਾਦੁ ਉਠਰੀਐ ॥

نانک کا راکھا آپِ پرَبھُ سُیامی کِیا مانس بپُرے کرِیئےَ --95--9--2--	----	ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥
بِلاوِلُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
اَیسے کاہے بھُولِ پرے --	----	ਐਸੇ ਕਾਹੇ ਭੂਲਿ ਪਰੇ ॥
کرِہِ کراوہِ مُوکرِ پاوہِ پیکھت سُنت سدا سنّگِ ہرے --1-- رہاءُ --	----	ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥
کاچ بِہاجھن کنّچن چھاڈن بَیری سنّگِ ہیتُ ساجن تیاگِ کھرے --	----	ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥
ہووَنُ کئُرا انہووَنُ میٹھا بِکھِیا مہِ لپٹاءِ جرے --1--	----	ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥
انّدھ کُوپ مہِ پرِئو پرانی بھرم گُبار[1] موہ بنّدھِ پرے -- | [1]غُبار	----	ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥
کہُ نانک پرَبھ ہوت دئِیارا گُرُ بھیٹےَ کاڈھے باہ پھرے --96--10--2--	----	ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥
بِلاوِلُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
من تن رسنا ہرِ چیِنّہا --	----	ਮਨ ਤਨ ਰਸਨਾ ਹਰਿ ਚੀਨ੍ਹਾ ॥

بھئے انندا مٹے اندیسے
سرب سُوکھ مو کءُ گُرِ دِینّہا --1-- رہاءُ --

ਭਏ ਅਨੰਦਾ ਮਿਟੇ ਅੰਦੇਸੇ
ਸਰਬ ਸੁਖ ਮੋ ਕਉ ਗੁਰਿ ਦੀਨ੍ਾ ॥੧॥ ਰਹਾਉ ॥

اِیانپ تے سبھ بھئی سِیانپ
پّربھُ میرا دانا بینا --

ਇਆਨਪ ਤੇ ਸਭ ਭਈ ਸਿਆਨਪ
ਪ੍ਰਭੁ ਮੇਰਾ ਦਾਨਾ ਬੀਨਾ ॥

ہاتھ دےءِ راکھےَ اپنے کءُ
کاہُو ن کرتے کچھُ کھینا --1--

ਹਾਥ ਦੇਇ ਰਾਖੈ ਅਪਨੇ ਕਉ
ਕਾਹੂ ਨ ਕਰਤੇ ਕਛੁ ਖੀਨਾ ॥੧॥

بلِ جاوءُ درسن سادھُو کےَ
جِہ پّرسادِ ہرِ نامُ لینا --

ਬਲਿ ਜਾਵਉ ਦਰਸਨ ਸਾਧੂ ਕੈ
ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥

کہُ نانک ٹھاکُر بھاروسےَ
کہُو ن مانِئو منِ چھینا
--97--11--2--

ਕਹੁ ਨਾਨਕ ਠਾਕੁਰ ਭਾਰੋਸੈ
ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥

بِلاولُ مہلا 5 -- | محلا

ਬਿਲਾਵਲੁ ਮਹਲਾ ੫ ॥

گُرِ پُورےَ میری راکھِ لئی --

ਗੁਰਿ ਪੂਰੈ ਮੇਰੀ ਰਾਖਿ ਲਈ ॥

انّمرِت نامُ رِدے مہِ دینو
جنم جنم کی مَیلُ گئی --1-- رہاءُ --

ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ
ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥

نِورے دُوت دُسٹ بَیرائی
گُر پُورے کا جپیا جاپُ --

ਨਿਵਰੇ ਦੂਤ ਦੁਸਟ ਬੈਰਾਈ
ਗੁਰ ਪੂਰੇ ਕਾ ਜਪਿਆ ਜਾਪੁ ॥

کہا کرے کوئی بیچارا پّربھ میرے کا بڈ پرتاپُ --1--	----	ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
سِمرِ سِمرِ سِمرِ سُکھُ پائِیا چرن کمل رکھُ من ماہی --	Page# [824]	ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
تا کی سرنِ پرِئو نانک داسُ جا تے اُوپرِ کو ناہی --2--12--98--	----	ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
سدا سدا جپیئے پّربھ نام --	----	ਸਦਾ ਸਦਾ ਜਪੀਐ ਪ੍ਰਭ ਨਾਮ ॥
جرا مرا کچھ دُوکھ ن بیاپے آگے درگہ پُورن کام --1-- رہاءُ --	----	ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥
آپُ تیاگِ پرِیئے نِت سرنی گُر تے پائیئے ایہ نِدھانُ --	----	ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥
جنم مرنْ کی کٹیئے پھاسی ساچی درگہ کا نِیسانُ[1] --1-- | نِیشانُ[1]-	----	ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥
جو تُمہ کرہُ سوئی بھل مانءُ من تے چھُوٹے سگل گُمانُ --	----	ਜੋ ਤੁਮ੍ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥
کہُ نانک تا کی سرنائی جا کا کیِیا سگل جہانُ --2--13--99--	----	ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥

بِلاول مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
من تن انترِ پّربھُ آہی --	----	ਮਨ ਤਨ ਅੰਤਰਿ ਪ੍ਰਭੁ ਆਹੀ ॥
ہرِ گُن گاوت پرئُپکار نِت تِس رسنا کا مولُ کِچھُ ناہی --1-- رہاءُ --	----	ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥
کُل سمُوہ اُدھرے کھِن بھیترِ جنم جنم کی ملُ لاہی --	----	ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥
سِمرِ سِمرِ سُیامی پّربھُ اپنا اند سیتی بِکھیا بنُ گاہی --1--	----	ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥
چرن پّربھُو کے بوہِتھُ پاۓ بھو ساگرُ پارِ پراہی --	----	ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥
سنّت سیوک بھگت ہرِ تا کے نانک منُ لاگا ہے تاہی --100--14--2--	----	ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥
بِلاول مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
دھیرءُ دیکھِ تُمہارے رنّگا --	----	ਧੀਰਉ ਦੇਖਿ ਤੁਮ੍ਹਾਰੈ ਰੰਗਾ ॥
تُہی سُیامی انترجامی تُوہی وسہِ سادھ کے سنّگا --1-- رہاءُ --	----	ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥

کھِن مہِ تھاپ نِواجے[1] ٹھاکر
نیچ کیٹ تے کرہِ راجنگا --1-- |

[1]نِوازے-

ਖਿਨ ਮਹਿ ਥਾਪਿ ਨਿਵਾਜੇ ਠਾਕੁਰ
ਨੀਚ ਕੀਟ ਤੇ ਕਰਹਿ ਰਾਜੰਗਾ ॥੧॥

کبہُو ن بسرےَ ہیئے مورے تے
نانک داس اِہی دانُ منگا
--101--15--2--

ਕਬਹੂ ਨ ਬਿਸਰੈ ਹੀਏ ਮੋਰੇ ਤੇ
ਨਾਨਕ ਦਾਸ ਇਹੀ ਦਾਨੁ ਮੰਗਾ
॥੨॥੧੫॥੧੦੧॥

بِلاوِل مہلا[1] 5 -- | [1]محلا-

ਬਿਲਾਵਲੁ ਮਹਲਾ ੫ ॥

اچُت پُوجا جوگ گوپال --

ਅਚੁਤ ਪੂਜਾ ਜੋਗ ਗੋਪਾਲ ॥

منُ تنُ ارپ رکھءُ ہرِ آگےَ
سرب جیِیا کا ہےَ پرّتپال --1-- رہاءُ
--

ਮਨੁ ਤਨੁ ਅਰਪਿ ਰਖਉ ਹਰਿ ਆਗੈ
ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ
॥

سرنِ سمرّتھ اکتھ سُکھداتا
کرپا سِندھُ بڈو دئِیال --

ਸਰਨਿ ਸਮ੍ਰਥ ਅਕਥ ਸੁਖਦਾਤਾ
ਕਿਰਪਾ ਸਿੰਧੁ ਬਡੋ ਦਇਆਲ ॥

کنّٹھِ لاءِ راکھے اپنے کءُ
تِس نو لگےَ ن تاتی بال --1--

ਕੰਠਿ ਲਾਇ ਰਾਖੈ ਅਪਨੇ ਕਉ
ਤਿਸ ਨੋ ਲਗੈ ਨ ਤਾਤੀ ਬਾਲ ॥੧॥

داموور دئِیال سُیامی
سربُس سنّت جنا دھن مال --

ਦਾਮੋਦਰ ਦਇਆਲ ਸੁਆਮੀ
ਸਰਬਸੁ ਸੰਤ ਜਨਾ ਧਨ ਮਾਲ ॥

نانک جاچِک درسُ پرّبھ ماگےَ
سنّت جنا کی ملےَ روال
--102--16--2--

ਨਾਨਕ ਜਾਚਿਕ ਦਰਸੁ ਪ੍ਰਭ ਮਾਗੈ
ਸੰਤ ਜਨਾ ਕੀ ਮਿਲੈ ਰਵਾਲ
॥੨॥੧੬॥੧੦੨॥

بِلاولُ مہلا[1] 5 ـــ | [1]محلا۔	----	ਬਿਲਾਵਲੁ ਮਹਲਾ ੫ ॥
سِمرت نامُ کوٹِ جتن بھۓ ـــ	----	ਸਿਮਰਤ ਨਾਮੁ ਕੋਟਿ ਜਤਨ ਭਏ ॥
سادھسنّگ مِلِ ہرِ گُن گاۓ جمدُوتن کءُ ترّاس اہے ــ1ــ رہاءُ ــ	----	ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥
جیتے پُنہچرن سے کِینّہے مَنِ تنِ پرّبھ کے چرنڑ گہے ـــ	----	ਜੇਤੇ ਪੁਨਹਚਰਨ ਸੇ ਕੀਨੑੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥
آونڑ جانڑُ بھرمُ بھءُ ناٹھا جنم جنم کے کِلوِکھ دہے ــ1ــ	----	ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥
نِربھءُ ہوءِ بھجہُ جگدِیسے ایہُ پدارتھُ وڈبھاگِ لہے ـــ	----	ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥
کرِ کِرپا پُورن پرّبھ داتے نِرمل جسُ نانکُ داس کہے ــ2ــ17ــ103ــ	----	ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥
بِلاولُ مہلا[1] 5 ـــ | [1]محلا۔	Page# [825]	ਬਿਲਾਵਲੁ ਮਹਲਾ ੫ ॥
سُلہی تے نارائِنڑ راکھُ ـــ	----	ਸੁਲਹੀ ਤੇ ਨਾਰਾਇਣ ਰਾਖੁ ॥
سُلہی کا ہاتھُ کہی ن پہُچے سُلہی ہوءِ مُویا ناپاکُ ــ1ــ رہاءُ ــ	----	ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥

کاڈھِ کُٹھارُ کھسمِ[1] سِرُ کاٹِیا
کھِن مہِ ہوءِ گِئیا ہے کھاکُ[2] -- | [1]خصمِ-
[2]خاکُ-

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ
ਖਿਨ ਮਹਿ ਹੋਇ ਗਇਆ ਹੈ ਖਾਕੁ ॥

منّدا چِتوت چِتوت پچِیا
جِنِ رچِیا تِنِ دِینا دھاکُ --1--

ਮੰਦਾ ਚਿਤਵਤ ਚਿਤਵਤ ਪਚਿਆ
ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥

پُتّر مِیت دھنُ کِچھُو ن رہِئو
سُ چھوڈِ گِئیا سبھ بھائی ساکُ --

ਪੁਤ੍ਰ ਮੀਤ ਧਨੁ ਕਿਛੂ ਨ ਰਹਿਓ
ਸੁ ਛੋਡਿ ਗਇਆ ਸਭ ਭਾਈ ਸਾਕੁ ॥

کہُ نانک تِسُ پّربھ بلِہاری
جِنِ جن کا کِینو پُورن واکُ
--104--18--2--

ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ
ਜਿਨਿ ਜਨ ਕਾ ਕੀਨੋ ਪੂਰਨ ਵਾਕੁ
॥੨॥੧੮॥੧੦੪॥

بِلاولُ مہلا[1] 5 -- | [1]محلا-

ਬਿਲਾਵਲੁ ਮਹਲਾ ੫ ॥

پُورے گُر کی پُوری سیو --

ਪੂਰੇ ਗੁਰ ਕੀ ਪੂਰੀ ਸੇਵ ॥

آپے آپِ ورتے سُیامی
کارجُ راسِ کِیا گُردیو --1-- رہاءُ --

ਆਪੇ ਆਪਿ ਵਰਤੈ ਸੁਆਮੀ
ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ
॥

آدِ مدھِ پّربھُ انّتِ سُیامی
اپنا تھاٹُ بنائِئو آپِ --

ਆਦਿ ਮਧਿ ਪ੍ਰਭੁ ਅੰਤਿ ਸੁਆਮੀ
ਅਪਨਾ ਥਾਟੁ ਬਨਾਇਓ ਆਪਿ ॥

اپنے سیوک کی آپے راکھے
پّربھ میرے کو وڈ پرتاپُ --1--

ਅਪਨੇ ਸੇਵਕ ਕੀ ਆਪੇ ਰਾਖੈ
ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥

پاربرہم پرمیسر ستگر وِس کینھے جِن سگلے جنّت --	ਪਾਰਬ੍ਰਹਮ ਪਰਮੇਸੁਰ ਸਤਿਗੁਰ ਵਸਿ ਕੀਨੑੇ ਜਿਨਿ ਸਗਲੇ ਜੰਤ ॥
چرن کمل نانک سرنائی رام نام جپ نِرمل منّت --105--19--2--	ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥
بِلاوَلُ مہلا 5 -- | محلا	ਬਿਲਾਵਲੁ ਮਹਲਾ ੫ ॥
تاپ پاپ تے راکھے آپ --	ਤਾਪ ਪਾਪ ਤੇ ਰਾਖੇ ਆਪ ॥
سِیتل بھئے گُر چرنی لاگے رام نام ہِردے مہِ جاپ --1-- رہاءُ --	ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥
کرِ کرپا ہست پّربھِ دِینے جگت اُدھار نو کھنڈ پّرتاپ --	ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥
دُکھ بنسے سُکھ اند پّرویسا تِرسن بُجھی من تن سچ دھّراپ --1--	ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥
اناتھ کو ناتھ سرنِ سمرتھا سگل سّرِسٹِ کو مائی باپ --	ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥
بھگتِ وچھل بھےَ بھنّجن سُیامی گُن گاوت نانک آلاپ --106--20--2--	ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥

بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
جِس تے اُپجِیا تِسہِ پچھانُ --	----	ਜਿਸ ਤੇ ਉਪਜਿਆ ਤਿਸਹਿ ਪਛਾਣੁ ॥
پاربْرہمُ پریسرُ دھِیائِیا کُسل کھیم ہوئے کلِیان --1-- رہاءُ --	----	ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥
گُرُ پُورا بھیٹِئو بڈ بھاگی انّترجامی سُگھڑُ سُجانُ --	----	ਗੁਰੁ ਪੂਰਾ ਭੇਟਿਓ ਬਡ ਭਾਗੀ ਅੰਤਰਜਾਮੀ ਸੁਘੜੁ ਸੁਜਾਨੁ ॥
ہاتھ دےءِ راکھے کرِ اپنے بڈ سمرتھُ نِماݨِیا کو مانُ --1--	----	ਹਾਥ ਦੇਇ ਰਾਖੇ ਕਰਿ ਅਪਨੇ ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥
بھْرم بھے بِنسِ گئے کھِن بھیترِ انّدھکار پْرگٹے چاناݨُ --	----	ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ ਅੰਧਕਾਰ ਪ੍ਰਗਟੇ ਚਾਨਾਣੁ ॥
ساسِ ساسِ آرادھے نانکُ سدا سدا جائیۓ کُرباݨُ[1] --2--21--107-- | [1]قُرباݨُ-	----	ਸਾਸਿ ਸਾਸਿ ਆਰਾਧੈ ਨਾਨਕੁ ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
دووے تھاو رکھے گُر سُورے --	----	ਦੋਵੈ ਥਾਵ ਰਖੇ ਗੁਰ ਸੂਰੇ ॥
ہلت پلت پاربْرہمِ سوارے کارج ہوئے سگلے پُورے --1-- رہاءُ --	----	ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥

ہرِ ہرِ نامُ جپت سُکھ سہجے مجنُ ہووت سادھو دھُورے --	----	ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥
آونْ جانْ رہے تھِتِ پائی جنم مرنْ کے مٹے بِسُورے --1--	----	ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥
بھرم بھَے ترے چھُٹے بھَے جم کے گھٹِ گھٹ ایکُ رہِیا بھرپُورے --	----	ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥
نانک سرنْ پرِئو دُکھ بھنّجن انترِ باہرِ پیکھِ ہجُورے[1] --2--22--108-- | [1]حضُورے-	----	ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
بِلاولُ مہلا[1] 5 -- | [1]محلا-	Page# [826]	ਬਿਲਾਵਲੁ ਮਹਲਾ ੫ ॥
درسنُ دیکھت دوکھ نسے --	----	ਦਰਸਨੁ ਦੇਖਤ ਦੋਖ ਨਸੇ ॥
کبہُ ن ہووہُ دِرسٹِ اگوچر جی ء کے سنّگِ بسے --1-- رہاء --	----	ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥
پرِیتم پران ادھار سُیامی --	----	ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥
پُورِ رہے پربھ انترجامی --1--	----	ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥
کِیا گُنْ تیرے سارِ سمہاری --	----	ਕਿਆ ਗੁਣ ਤੇਰੇ ਸਾਰਿ ਸਮ੍ਹਾਰੀ ॥
ساسِ ساسِ پربھ تجھہِ چتاری --2--	----	ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥
کرپا ندھِ پربھ دین دئِیالا --	----	ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥
جی ء جنّت کی کرہُ پرتپالا --3--	----	ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥

آٹھ پہر تیرا نامُ جنُ جاپے --	----	ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥
نانک پ٘ریِت لائی پ٘ربھِ آپے --109--23--4--	----	ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
تنُ دھنُ جوبنُ چلت گئِیا --	----	ਤਨੁ ਧਨੁ ਜੋਬਨੁ ਚਲਤ ਗਇਆ ॥
رام نام کا بھجنُ ن کینو کرت بِکار نِسِ بھورُ بھِئِیا --1-- رہاءُ --	----	ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥
انِک پ٘رکار بھوجن نِت کھاتے مُکھ دنّتا گھسِ کھِین کھئِیا --	----	ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥
میری میری کرِ کرِ مُوٹھءُ پاپ کرت نہ پری دئِیا --1--	----	ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥
مہا بِکار گھور دُکھ ساگر تِس مہِ پ٘رانھیِ گلتُ پئِیا --	----	ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥
سرنِ پرے نانک سُیامی کی باہ پکرِ پ٘ربھِ کاڈھِ لئِیا --110--24--2--	----	ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
آپنا پ٘ربھُ آئِیا چیِت --	----	ਆਪਨਾ ਪ੍ਰਭੁ ਆਇਆ ਚੀਤਿ ॥

دُسمن دُسٹ رہے جھکھ مارت کُسلُ بھئِیا میرے بھائی مِیت --1-- رہاءُ --	----	ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥
گئی بِیادھِ اُپادھِ سبھ ناسی انّگیکارُ کیئو کرتارِ --	----	ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥
سانْتِ سُوکھ ارُ اند گھنیرے پرِیتم نامُ رِدےَ اُر ہارِ --1--	----	ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥
جیءُ پِنّڈُ دھنُ راسِ پربھ تیری تُوںَ سمرتھُ سُیامی میرا --	----	ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥
داس اپُنے کءُ راکھنہارا نانک داس سدا ہےَ چیرا --111--25--2--	----	ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
گوبِدُ سِمرِ ہویا کلیانْڑُ --	----	ਗੋਬਿਦੁ ਸਿਮਰਿ ਹੋਆ ਕਲਿਆਣੁ ॥
مِٹی اُپادھِ بھئِیا سُکھُ ساچا انّترجامی سِمرِیا جانْڑُ --1-- رہاءُ --	----	ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥
جِس کے جیء تِن کیِئے سُکھالے بھگت جنا کءُ ساچا تانْڑُ --	----	ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥

ਦਾਸ ਅਪੁਨੇ ਕੀ ਆਪੇ ਰਾਖੀ
ਭੈ ਭੰਜਨ ਊਪਰਿ ਕਰਤੇ ਮਾਣੁ ॥੧॥

داس اپنے کی آپے راکھی
بھے بھنّجن اُوپر کرتے مانُ --1--

ਭਈ ਮਿਤ੍ਰਾਈ ਮਿਟੀ ਬੁਰਾਈ
ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥

بھئی مِترائی مِٹی بُرائی
دُرسٹ دُوت ہرِ کاڈھے چھانِ --

ਸੂਖ ਸਹਜ ਆਨੰਦ ਘਨੇਰੇ
ਨਾਨਕ ਜੀਵੈ ਹਰਿ ਗੁਣਹ ਵਖਾਣਿ
॥੨॥੨੬॥੧੧੨॥

سُوکھ سہج آنند گھنیرے
نانک جیوے ہرِ گُنہ وکھانِ
--112--26--2--

ਬਿਲਾਵਲੁ ਮਹਲਾ ੫ ॥

بِلاولُ مہلا¹ 5 -- | محلا¹-

ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥

پاربّرہم پّربھ بھۓ کرِپال --

ਕਾਰਜ ਸਗਲ ਸਵਾਰੇ ਸਤਿਗੁਰ
ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥

کارج سگل سوارے ستِگُر
جپِ جپ سادھُو بھۓ نِہال --1-- رہاءُ --

ਅੰਗੀਕਾਰੁ ਕੀਆ ਪ੍ਰਭਿ ਅਪਨੈ
ਦੋਖੀ ਸਗਲੇ ਭਏ ਰਵਾਲ ॥

انگیکارُ کیِیا پّربھِ اپنے
دوکھی سگلے بھۓ روال --

ਕੰਠਿ ਲਾਇ ਰਾਖੇ ਜਨ ਅਪਨੇ
ਉਧਰਿ ਲੀਏ ਲਾਇ ਅਪਨੈ ਪਾਲ ॥੧॥

کنٹھِ لاءِ راکھے جن اپنے
اُدھرِ لیِۓ لاءِ اپنے پال --1--

ਸਹੀ ਸਲਾਮਤਿ ਮਿਲਿ ਘਰਿ ਆਏ
ਨਿੰਦਕ ਕੇ ਮੁਖ ਹੋਏ ਕਾਲ ॥

سہی¹ سلامت مِل گھرِ آۓ
نِندک کے مُکھ ہوۓ کال -- | صِہی¹-

کہ نانک میرا ستگُر پُورا گُر پّرسادِ پّربھ بھۓ نِہال --113--27--2--	Page# [827]	ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
مُو لالن سِءُ پّرِیتِ بنی -- رہاءُ --	----	ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥
توری ن تُوٹےَ چھوری ن چھُوٹےَ اَیسی مادھو کھِنّچ تنی --1--	----	ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥
دِنسُ رَینِ من ماہِ بستُ ہےَ تُو کرِ کِرپا پّربھ اپنی --2--	----	ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥
بلِ بلِ جاءُ سِیام سُنّدر کءُ اکتھ کتھا جا کی بات سُنی --3--	----	ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥
جن نانک داسنِ داسُ کہیِئت ہےَ موہِ کرہُ کِرپا ٹھاکُر اپُنی --114--28--4--	----	ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥
بِلاولُ مہلا[1] 5 -- | [1]محلا-	----	ਬਿਲਾਵਲੁ ਮਹਲਾ ੫ ॥
ہرِ کے چرن جپِ جانْءُ کُربانُ[1] -- | [1]قُربانْ-	----	ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥
گُرُ میرا پاربّرہم پرمیسُرُ تا کا ہِردےَ دھرِ من دھِیانُ --1-- رہاءُ --	----	ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥

ਸਿਮਰਿ ਸਿਮਰਿ ਸਿਮਰਿ ਸੁਖਦਾਤਾ
ਜਾ ਕਾ ਕੀਆ ਸਗਲ ਜਹਾਨੁ ॥

سِمر سِمر سِمر سُکھداتا
جا کا کِییا سگل جہانُ --

ਰਸਨਾ ਰਵਹੁ ਏਕੁ ਨਾਰਾਇਣੁ
ਸਾਚੀ ਦਰਗਹ ਪਾਵਹੁ ਮਾਨੁ ॥੧॥

رسنا روہُ ایکُ نارائِنُ
ساچی درگہ پاوہُ مانُ --1--

ਸਾਧੂ ਸੰਗੁ ਪਰਾਪਤਿ ਜਾ ਕਉ
ਤਿਨ ਹੀ ਪਾਇਆ ਏਹੁ ਨਿਧਾਨੁ ॥

سادھو سنگُ پراپتِ جا کءُ
تِن ہی پائِیا ایہ نِدھانُ --

ਗਾਵਉ ਗੁਣ ਕੀਰਤਨੁ ਨਿਤ ਸੁਆਮੀ
ਕਰਿ ਕਿਰਪਾ ਨਾਨਕ ਦੀਜੈ ਦਾਨੁ
॥੨॥੨੯॥੧੧੫॥

گاوءُ گُنڑ کِیرتنُ نِت سُیامی
کرِ کرِپا نانک دِیجے دانُ
--2--29--115--

ਬਿਲਾਵਲੁ ਮਹਲਾ ੫ ॥

بِلاولُ مہلا[1] 5 -- | محلا[1]

ਰਾਖਿ ਲੀਏ ਸਤਿਗੁਰ ਕੀ ਸਰਣ ॥

راکھِ لیِۓ ستِگُر کی سرنڑ --

ਜੈ ਜੈ ਕਾਰੁ ਹੋਆ ਜਗ ਅੰਤਰਿ
ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ
॥

جے جے کارُ ہویا جگ انترِ
پاربّرہمُ میرو تارنڑ ترنڑ --1-- رہاءُ --

ਬਿਸ੍ਵੰਭਰ ਪੂਰਨ ਸੁਖਦਾਤਾ
ਸਗਲ ਸਮਗ੍ਰੀ ਪੋਖਣ ਭਰਣ ॥

بِسّونبھر پُورن سُکھداتا
سگل سمگّری پوکھنڑ بھرنڑ --

ਥਾਨ ਥਨੰਤਰਿ ਸਰਬ ਨਿਰੰਤਰਿ
ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥

تھان تھننّترِ سرب نِرنّترِ
بلِ بلِ جانْئی ہرِ کے چرنڑ --1--

ਜੀਅ ਜੁਗਤਿ ਵਸਿ ਮੇਰੇ ਸੁਆਮੀ
ਸਰਬ ਸਿਧਿ ਤੁਮ ਕਾਰਣ ਕਰਣ ॥

جیء جُگتِ وسِ میرے سُیامی
سرب سِدھِ تُم کارنڑ کرنڑ --

آدِ جُگادِ پَربھُ رکھدا آئیا ہرِ سِمرت نانک نہی ڈرݨ --116--30--2--	----	ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥੨॥੩੦॥੧੧੬॥
راگ بِلاوَل مہلا[1] 5 دُپدے گھرُ 8 | محلا[1]-	----	ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮
ੴ سَتِگُر پَرسادِ --	----	ੴ ਸਤਿਗੁਰ ਪ੍ਰਸਾਦਿ ॥
مَے ناہی پَربھ سبھُ کُچھُ تیرا --	----	ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
اِکھے نِرگُن اُوگھے سرگُن کیل کرت بِچِ سُیامی میرا --1-- رہاءُ --	----	ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥
نگر مہِ آپ باہرِ پھُنِ آپن پَربھ میرے کو سگل بسیرا --	----	ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥
آپے ہی راجنُ آپے ہی رائیا کہ کہ ٹھاکُرُ کہ کہ چیرا --1--	----	ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥
کا کءُ دُراءُ کا سِءُ بلبنّچا جہ جہ پیکھءُ تہ تہ نیرا --	----	ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥
سادھ مُورتِ گُرُ بھیٹِئو نانک مِلِ ساگر بُوند نہی ان ہیرا --117--1--2--	----	ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥
بِلاوَل مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥

تُمّہ سمرتھا کارن کرن --	----	ਤੁਮ੍ ਸਮਰਥਾ ਕਾਰਨ ਕਰਨ ॥
ڈھاکن ڈھاکِ گوبِد گُر میرے موہِ اپرادھی سرن چرن --1-- رہاﺀ --	Page# [828]	ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥
جو جو کینو سو تُمّہ جانِئو پیکھِئو ٹھَور ناہی کچھُ ڈھیٹھ مُکرن --	----	ਜੋ ਜੋ ਕੀਨੋ ਸੋ ਤੁਮ੍ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥
بڈ پرتاپُ سُنِئو پّربھ تُمّہرو کوٹِ اگھا تیرو نام ہرن --1--	----	ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥
ہمرو سہاﺀُ سدا سد بھُولن تُمّہرو بِردُ پتِت اُدھرن --	----	ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਰੋ ਬਿਰਦੁ ਪਤਿਤ ਉਧਰਨ ॥
کرُݨا مےَ کِرپال کّرِپا ندھِ جیون پد نانک ہرِ درسن --118--2--2--	----	ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
اَیسی کِرپا موہِ کرہُ --	----	ਐਸੀ ਕਿਰਪਾ ਮੋਹਿ ਕਰਹੁ ॥
سنّتہ چرݨ ہمارو ماتھا نَین درسُ تنِ دھورِ پرہُ --1-- رہاﺀ --	----	ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
گُر کو سبدُ میرےَ ہِیئرےَ باسےَ ہرِ ناما من سنّگِ دھرہُ --	----	ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥

تسکر پنّچ نِوارہُ ٹھاکُر
سگلو بھرما ہومِ جرہُ --1--

ਤਸਕਰ ਪੰਚ ਨਿਵਾਰਹੁ ਠਾਕੁਰ
ਸਗਲੋ ਭਰਮਾ ਹੋਮਿ ਜਰਹੁ ॥੧॥

جو تُمّہ کرہُ سوئی بھل مانےَ
بھاونُ دُبِدھا دُورِ ٹرہُ --

ਜੋ ਤੁਮ੍ ਕਰਹੁ ਸੋਈ ਭਲ ਮਾਨੈ
ਭਾਵਨੁ ਦੁਬਿਧਾ ਦੂਰਿ ਟਰਹੁ ॥

نانک کے پرّبھ تُم ہی داتے
سنّتسنّگِ لے موہِ اُدھرہُ
--119--3--2--

ਨਾਨਕ ਕੇ ਪ੍ਰਭ ਤੁਮ ਹੀ ਦਾਤੇ
ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥

بِلاولُ مہلا[1] 5 -- | [1]محلا-

ਬਿਲਾਵਲੁ ਮਹਲਾ ੫ ॥

اَیسی دِیکھِیا جن سِءُ منّگا --

ਐਸੀ ਦੀਖਿਆ ਜਨ ਸਿਉ ਮੰਗਾ ॥

تُمّہرو دھِیانُ تُمّہارو رنّگا --

ਤੁਮ੍ਰੋ ਧਿਆਨੁ ਤੁਮ੍ਾਰੋ ਰੰਗਾ ॥

تُمّہری سیوا تُمّہارے انّگا --1-- رہاءُ --

ਤੁਮ੍ਰੀ ਸੇਵਾ ਤੁਮ੍ਾਰੇ ਅੰਗਾ ॥੧॥ ਰਹਾਉ ॥

جن کی ٹہل سنّبھاکھنُ جن سِءُ
اُوٹھنُ بَیٹھنُ جن کےَ سنّگا --

ਜਨ ਕੀ ਟਹਲ ਸੰਭਾਖਨੁ ਜਨ ਸਿਉ
ਊਠਨੁ ਬੈਠਨੁ ਜਨ ਕੈ ਸੰਗਾ ॥

جن چر رج مُکھِ ماتھےَ لاگی
آسا پُورن اننّتُ ترنّگا --1--

ਜਨ ਚਰ ਰਜ ਮੁਖਿ ਮਾਥੈ ਲਾਗੀ
ਆਸਾ ਪੂਰਨ ਅਨੰਤੁ ਤਰੰਗਾ ॥੧॥

جن پاربرّہم جا کی نِرمل مہِما
جن کے چرن تیرتھ کوٹِ گنّگا --

ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ
ਜਨ ਕੇ ਚਰਨ ਤੀਰਥ ਕੋਟਿ ਗੰਗਾ ॥

جن کی دھورِ کیئو مجنُ نانک جنم جنم کے ہرے کلنگا --120--4--2--	----	ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
جِءُ بھاوے تِءُ موہِ پرِتپال --	----	ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
پاربرّہم پرمیسر ستِگُر ہم بارِک تُمہ پِتا کِرپال --1-- رہاءُ --	----	ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ ਪਿਤਾ ਕਿਰਪਾਲ ॥੧॥ ਰਹਾਉ ॥
موہِ نِرگُن گُنُ ناہی کوئی پہُچِ ن ساکءُ تُمہری گھال --	----	ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਰੀ ਘਾਲ ॥
تُمری گتِ مِتِ تُم ہی جانہُ جیءُ پِنّڈ سبھ تُمرو مال --1--	----	ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥
انّترجامی پُرکھ سُیامی انبولت ہی جانہُ ہال[1] -- | حال[1]-	----	ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥
تنُ منُ سیِتلُ ہوءِ ہمارو نانک پربھ جیءُ ندرِ نِہال --121--5--2--	----	ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥
بِلاولُ مہلا[1] 5 -- | محلا[1]-	----	ਬਿਲਾਵਲੁ ਮਹਲਾ ੫ ॥
راکھُ سدا پربھ اپنے ساتھ --	----	ਰਾਖੁ ਸਦਾ ਪ੍ਰਭ ਅਪਨੈ ਸਾਥ ॥

Urdu		Gurmukhi
تُو ہمرو پِریتمُ منموہنُ تُجھ بِنُ جِیونُ سگل اکاتھ --1-- رہاءُ --	----	ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥
رنّک تے راءُ کرت کِھن بھیِترِ پْربھُ میرو اناتھ کو ناتھ --	----	ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥
جلت اگنِ مہِ جن آپِ اُدھارے کرِ اپُنے دے راکھے ہاتھ --1--	----	ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥
سیِتل سُکھُ پائِئو من ت٘رِپتے ہرِ سِمرت س٘رم سگلے لاتھ --	----	ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥
ندھِ ندھان نانک ہرِ سیوا اور سیانپ سگل اکاتھ --122--6--2--	----	ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥
بِلاولُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
اپنے سیوک کءُ کبہُ ن بِسارہُ --	Page# [829]	ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥
اُرِ لاگہُ سُیامی پْربھ میرے پُورب پ٘ریِتِ گوبِنّد بیِچارہُ --1-- رہاءُ --	----	ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥
پتِت پاون پْربھ بِردُ تُمہارو ہمرے دوکھ رِدے مت دھارہُ --	----	ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥

جِیون پّران ہرِ دھنُ سُکھُ تُم ہی ہئُمےَ پٹلُ کّرِپا کرِ جارہُ ۔۔1۔۔	----	ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥
جل بِہُون مِین کت جِیون دُودھ بِنا رہنُ کت بارو ۔۔	----	ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥
جن نانک پِیاس چرن کملنّہ کی پیکھِ درسُ سُیامی سُکھ سارو ۔۔123۔۔7۔۔2۔۔	----	ਜਨ ਨਾਨਕ ਪਿਆਸ ਚਰਨ ਕਮਲਨ੍ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥
بِلاولُ مہلا[1] 5 ۔۔ | [1]محلا۔	----	ਬਿਲਾਵਲੁ ਮਹਲਾ ੫ ॥
آگےَ پاچھےَ کُسلُ بھِئیا ۔۔	----	ਆਗੈ ਪਾਛੈ ਕੁਸਲੁ ਭਇਆ ॥
گُرِ پُورےَ پُوری سبھ راکھی پاربّرہمِ پّربھِ کِینی مِئیا ۔۔1۔۔ رہاءُ ۔۔	----	ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥
منِ تنِ روِ رہِیا ہرِ پّرِیتمُ دُوکھ درد سگلا مِٹِ گِئیا ۔۔	----	ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥
سانْتِ سہج آند گُنٹ گاۓ دُوت دُسٹ سبھِ ہوۓ کھِئیا ۔۔1۔۔	----	ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥
گُنُ اوگُنُ پّربھِ کچھُ ن بیچارِئو کرِ کرِپا اپُنا کرِ لِئیا ۔۔	----	ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥

اتُل بڈائی اچُت ابِناسی
نانکُ اُچرےَ ہرِ کی جِئیا
--124--8--2--

ਅਤੁਲ ਬਡਾਈ ਅਚੁਤ ਅਬਿਨਾਸੀ
ਨਾਨਕੁ ਉਚਰੈ ਹਰਿ ਕੀ ਜਇਆ
॥੨॥੮॥੧੨੪॥

بِلاوُل مہلا[1] 5 -- | محلا[1]

ਬਿਲਾਵਲੁ ਮਹਲਾ ੫ ॥

بِنُ بھےَ بھگتی ترنُ کَیسے --

ਬਿਨੁ ਭੈ ਭਗਤੀ ਤਰਨੁ ਕੈਸੇ ॥

کرہُ انُگرہُ پتت اُدھارن
راکھُ سُیامی آپ بھروسے --1-- رہاءُ --

ਕਰਹੁ ਅਨੁਗ੍ਰਹੁ ਪਤਿਤ ਉਧਾਰਨ
ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥

سِمرنُ نہی آوت پھِرت مد ماوت
بِکھیا راتا سُیان جَیسے --

ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ
ਬਿਖਿਆ ਰਾਤਾ ਸੁਆਨ ਜੈਸੇ ॥

ائُدھ بِہاوت ادھِک موہاوت
پاپ کماوت بُڈے اَیسے --1--

ਅਉਧ ਬਿਹਾਵਤ ਅਧਿਕ ਮੋਹਾਵਤ
ਪਾਪ ਕਮਾਵਤ ਬੁਡੇ ਐਸੇ ॥੧॥

سرنِ دُکھ بھنّجن پُرکھ نِرنّجن
سادھو سنّگتِ روݨُ جَیسے --

ਸਰਨਿ ਦੁਖ ਭੰਜਨ ਪੁਰਖ ਨਿਰੰਜਨ
ਸਾਧੂ ਸੰਗਤਿ ਰਵਣੁ ਜੈਸੇ ॥

کیسو کلیس ناس اگھ کھنّڈن
نانک جِیوت درس دِسے
--125--9--2--

ਕੇਸਵ ਕਲੇਸ ਨਾਸ ਅਘ ਖੰਡਨ
ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥

راگُ بِلاول مہلا[1] 5 دُپدے گھرُ 9 | محلا[1]

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯

ੴ سِتگُر پرسادِ --

ੴ ਸਤਿਗੁਰ ਪ੍ਰਸਾਦਿ ॥

آپہِ میلِ لۓ --	----	ਆਪਹਿ ਮੇਲਿ ਲਏ ॥
جب تے سرنِ تُماری آۓ تب تے دوکھ گۓ --1-- رہاءُ --	----	ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥
تجِ ابھِمانُ ارُ چِنّت بِرانی سادھ سرن پۓ --	----	ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥
جپِ جپِ نامُ تُمّھارو پّرِیتم تن تے روگ کھۓ --1--	----	ਜਪਿ ਜਪਿ ਨਾਮੁ ਤੁਮ੍ਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥
مہا مُگدھ اجان اگیانی راکھے دھارِ دۓ --	----	ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥
کہُ نانک گُرُ پُورا بھیٹِئو آون جان رہے --2--1--126--	----	ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥
بِلاولُ مہلا[1] 5 -- | محلا[1]	----	ਬਿਲਾਵਲੁ ਮਹਲਾ ੫ ॥
جِیوءُ نامُ سُنی --	----	ਜੀਵਉ ਨਾਮੁ ਸੁਨੀ ॥
جءُ سُپّرسنّ بھۓ گُر پُورے تب میری آس پُنی --1-- رہاءُ --	----	ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥
پیِر گئی بادھی منِ دھیِرا موہِئو اند دھُنی --	----	ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥
اُپجِئو چاءُ مِلن پّربھ پّرِیتم رہنُ ن جاءِ کھِنی --1--	----	ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥

انِک بھگت انِک جن تارے سِمرہِ انِک مُنی --	----	ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥
انّدھلے ٹِک نِردھن دھنُ پائِئو پّربھ نانک انِک گُنی --127--2--2--	Page# [830]	ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥
راگُ بِلاولُ مہلا 5 گھرُ 13 پڑتال | محلا1	----	ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
موہن نِید ن آوےَ ہاوےَ ہار کجر بسترّ ابھرن کینے --	----	ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥
اُڈِینی اُڈِینی اُڈِینی --	----	ਉਡੀਨੀ ਉਡੀਨੀ ਉਡੀਨੀ ॥
کب گھرِ آوےَ ری --1-- رہاءُ --	----	ਕਬ ਘਰਿ ਆਵੈ ਰੀ ॥੧॥ ਰਹਾਉ ॥
سرنِ سُہاگنِ چرن سِیسُ دھرِ --	----	ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥
لالنُ موہِ مِلاوہُ --	----	ਲਾਲਨੁ ਮੋਹਿ ਮਿਲਾਵਹੁ ॥
کب گھرِ آوےَ ری --1--	----	ਕਬ ਘਰਿ ਆਵੈ ਰੀ ॥੧॥
سُنہُ سہیری مِلن بات کہءُ --	----	ਸੁਨਹੁ ਸਹੇਰੀ ਮਿਲਨ ਬਾਤ ਕਹਉ ॥
سگرو اہنّ مِٹاوہُ تءُ گھرِ ہی لالنُ پاوہُ --	----	ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥
تب رس منّگل گُن گاوہُ --	----	ਤਬ ਰਸ ਮੰਗਲ ਗੁਨ ਗਾਵਹੁ ॥
آنّد رُوپ دھِیاوہُ --	----	ਆਨਦ ਰੂਪ ਧਿਆਵਹੁ ॥

نانکُ دُیارے آئِئو --	----	ਨਾਨਕੁ ਦੁਆਰੈ ਆਇਓ ॥
تءُ مے لالنُ پائِئو ری --2--	----	ਤਉ ਮੈ ਲਾਲਨੁ ਪਾਇਓ ਰੀ ॥੨॥
موہن رُوپ دِکھاوے --	----	ਮੋਹਨ ਰੂਪੁ ਦਿਖਾਵੈ ॥
اب موہِ نید سُہاوے --	----	ਅਬ ਮੋਹਿ ਨੀਦ ਸੁਹਾਵੈ ॥
سبھ میری تِکھا بُجھانی --	----	ਸਭ ਮੇਰੀ ਤਿਖਾ ਬੁਝਾਨੀ ॥
اب مے سہجِ سمانی --	----	ਅਬ ਮੈ ਸਹਜਿ ਸਮਾਨੀ ॥
میٹھی پِرہِ کہانی --	----	ਮੀਠੀ ਪਿਰਹਿ ਕਹਾਨੀ ॥
موہنُ لالنُ پائِئو ری -- رہاءُ دُوجا --1--128--	----	ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥
بِلاولُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
موری اہنّ جاءِ درسن پاوت ہے --	----	ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥
راچہُ ناتھ ہی سہائی سنّتنا --	----	ਰਾਚਹੁ ਨਾਥ ਹੀ ਸਹਾਈ ਸੰਤਨਾ ॥
اب چرن گہے --1-- رہاءُ --	----	ਅਬ ਚਰਨ ਗਹੇ ॥੧॥ ਰਹਾਉ ॥
آہے من اورُ ن بھاوے چرناوے چرناوے اُلجھِئو الِ مکرنّد کمل جءُ --	----	ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥
ان رس نہی چاہے اےکے ہرِ لاہے --1--	----	ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥
ان تے ٹُوٹیۓ رِکھ تے چھُوٹیۓ --	----	ਅਨ ਤੇ ਟੂਟੀਐ ਰਿਖ ਤੇ ਛੂਟੀਐ ॥
من ہرِ رس گھُوٹیۓ سنّگِ سادھو اُلٹیۓ --	----	ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥

ان ناہی ناہی رے --	----	ਅਨ ਨਾਹੀ ਨਾਹੀ ਰੇ ॥
نانک پِریت چرن چرن ہے --129--2--2--	----	ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥
راگُ بِلاوِل مہلا[1] 9 دُپدے | [1]محلا-	----	ਰਾਗੁ ਬਿਲਾਵਲੁ ਮਹਲਾ ੯ ਦੁਪਦੇ
ੴ ستِگُر پِرسادِ --	----	ੴ ਸਤਿਗੁਰ ਪ੍ਰਸਾਦਿ ॥
دُکھ ہرتا ہرِ نامُ پچھانو --	----	ਦੁਖ ਹਰਤਾ ਹਰਿ ਨਾਮੁ ਪਛਾਨੋ ॥
اجامل گنِکا جِہ سِمرت مُکت بھئے جیء جانو --1-- رہاءُ --	----	ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥
گج کی تّراس مِٹی چھِنہُو مہِ جب ہی رامُ بکھانو --	----	ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥
نارد کہت سُنت دھرُوء بارِک بھجن ماہِ لپٹانو --1--	----	ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥
اچل امر نِربھے پدُ پائِئو جگت جاہِ ہیرانو[1] -- | [1]حیرانو-	----	ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥
نانک کہت بھگت رچھک ہرِ نِکٹِ تاہِ تُم مانو --2--1--	----	ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥
بِلاوِل مہلا[1] 9 -- | [1]محلا-	----	ਬਿਲਾਵਲੁ ਮਹਲਾ ੯ ॥
ہرِ کے نام بِنا دُکھُ پاوے --	----	ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥

بھگتِ بِنا سہسا نہ چُوکے گُرُ اِہُ بھیدُ بتاوے --1-- رہاءُ --	----	ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
کہا بھئِئو تیرتھ بّرت کیئے رام سرنِ نہی آوے --	----	ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
جوگ جگ نِہپھل تِہ مانءُ جو پّربھ جسُ بِسراوے --1--	----	ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥
مان موہ دونو کءُ پرہرِ گوبِنّد کے گُن گاوے --	Page# [831]	ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
کہُ نانک اِہ بِدھِ کو پّرانی جیون مُکتِ کہاوے --2--2--	----	ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥
بِلاولُ مہلا[1] 9 -- | محلا[1]	----	ਬਿਲਾਵਲੁ ਮਹਲਾ ੯ ॥
جا مےَ بھجنُ رام کو ناہی --	----	ਜਾ ਮੈ ਭਜਨੁ ਰਾਮ ਕੋ ਨਾਹੀ ॥
تہِ نر جنمُ اکارتھُ کھوئیا یہ راکھہُ من ماہی --1-- رہاءُ --	----	ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥
تیرتھ کرے بّرت پھُنِ راکھے نہ منُویا بس جا کو --	----	ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
نِہپھل دھرمُ تاہِ تُم مانہُ ساچُ کہت مےَ یا کءُ --1--	----	ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥

جَیسے پاہنُ جل مہِ راکھِئو بھیدے ناہِ تِہ پانی --	ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
تَیسے ہی تُم تاہِ پچھانہُ بھگتِ ہین جو پّرانی --2--	ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
کل مے مُکتِ نام تے پاوت گُرُ یہ بھیدُ بتاوے --	ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
کہُ نانک سوئی نرُ گرُویا جو پّربھ کے گُن گاوے --3--3--	ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥
بِلاولُ اسٹپدِیا مہلا[1] 1 گھرُ 10 | محلا[1]	ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
نِکٹِ وسے دیکھے سبھُ سوئی --	ਨਿਕਟਿ ਵਸੈ ਦੇਖੈ ਸਭੁ ਸੋਈ ॥
گُرمُکھِ وِرلا بُوجھے کوئی --	ਗੁਰਮੁਖਿ ਵਿਰਲਾ ਬੂਝੈ ਕੋਈ ॥
وِنُ بھے پئِئے بھگتِ ن ہوئی --	ਵਿਣੁ ਭੈ ਪਇਐ ਭਗਤਿ ਨ ਹੋਈ ॥
سبدِ رتے سدا سُکھُ ہوئی --1--	ਸਬਦਿ ਰਤੇ ਸਦਾ ਸੁਖੁ ਹੋਈ ॥੧॥
اَیسا گیانُ پدارتھُ نامُ --	ਐਸਾ ਗਿਆਨੁ ਪਦਾਰਥੁ ਨਾਮੁ ॥
گُرمُکھِ پاوسِ رسِ رسِ مانُ --1-- رہاءُ --	ਗੁਰਮੁਖਿ ਪਾਵਸਿ ਰਸਿ ਰਸਿ ਮਾਣੁ ॥੧॥ ਰਹਾਉ ॥
گیانُ گیانُ کتھے سبھُ کوئی --	ਗਿਆਨੁ ਗਿਆਨੁ ਕਥੈ ਸਭੁ ਕੋਈ ॥
کتھِ کتھِ بادُ کرے دُکھُ ہوئی --	ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥

کتھِ کہنٹے تے رہے ن کوئی --	----	ਕਥਿ ਕਹਣੈ ਤੇ ਰਹੈ ਨ ਕੋਈ ॥
بِنُ رس راتے مُکتِ ن ہوئی --2--	----	ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥
گِیانُ دھِیانُ سبھُ گُر تے ہوئی --	----	ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥
ساچی رہت ساچا مِن سوئی --	----	ਸਾਚੀ ਰਹਤ ਸਾਚਾ ਮਨਿ ਸੋਈ ॥
منمُکھ کتھنی ہے پرُ رہت ن ہوئی --	----	ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥
ناوہُ بھُولے تھاءُ ن کوئی --3--	----	ਨਾਵਹੁ ਭੂਲੇ ਥਾਉ ਨ ਕੋਈ ॥੩॥
منُ مائِیا بنّدھِئو سر جالِ --	----	ਮਨੁ ਮਾਇਆ ਬੰਧਿਓ ਸਰ ਜਾਲਿ ॥
گھٹِ گھٹِ بِیاپ رہِئو بِکھُ نالِ --	----	ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥
جو آجے سو دِسے کالِ --	----	ਜੋ ਆਜੈ ਸੋ ਦੀਸੈ ਕਾਲਿ ॥
کارجُ سِیدھو ردے سمّھالِ --4--	----	ਕਾਰਜੁ ਸੀਧੋ ਰਿਦੈ ਸਮ੍ਹਾਲਿ ॥੪॥
سو گِیانی جِن سبدِ لِو لائی --	----	ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥
منمُکھِ ہئُمے پتِ گوائی --	----	ਮਨਮੁਖਿ ਹਉਮੈ ਪਤਿ ਗਵਾਈ ॥
آپے کرتےَ بھگتِ کرائی --	----	ਆਪੇ ਕਰਤੈ ਭਗਤਿ ਕਰਾਈ ॥
گُرمُکھِ آپے دے وڈِیائی --5--	----	ਗੁਰਮੁਖਿ ਆਪੇ ਦੇ ਵਡਿਆਈ ॥੫॥
رَینڑِ انّدھاری نِرمل جوتِ --	----	ਰੈਣਿ ਅੰਧਾਰੀ ਨਿਰਮਲ ਜੋਤਿ ॥
نام بِنا جھُوٹھے کُچل کچھوتِ --	----	ਨਾਮ ਬਿਨਾ ਝੂਠੇ ਕੁਚਲ ਕਛੋਤਿ ॥
بیدُ پُکارے بھگتِ سروتِ --	----	ਬੇਦੁ ਪੁਕਾਰੈ ਭਗਤਿ ਸਰੋਤਿ ॥
سُنڑِ سُنڑِ مانے ویکھے جوتِ --6--	----	ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
ساسترّ سِمرّتِ نامُ دِرڑامنّ --	----	ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥

گُرمُکھِ سانْتِ اُوتم کرامنّ --	----	ਗੁਰਮੁਖਿ ਸਾਂਤਿ ਊਤਮ ਕਰਾਮੰ ॥
منمُکھِ جونی دُوکھ سہامنّ --	----	ਮਨਮੁਖਿ ਜੋਨੀ ਦੂਖ ਸਹਾਮੰ ॥
بنّدھن تُوٹے اِکُ نامُ وسامنّ --7--	----	ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥
منّنے نامُ سچی پتِ پُوجا --	----	ਮੰਨੇ ਨਾਮੁ ਸਚੀ ਪਤਿ ਪੂਜਾ ॥
کِسُ ویکھا ناہی کو دُوجا --	----	ਕਿਸੁ ਵੇਖਾ ਨਾਹੀ ਕੋ ਦੂਜਾ ॥
دیکھِ کہءُ بھاوے منِ سوءِ --	----	ਦੇਖਿ ਕਹਉ ਭਾਵੈ ਮਨਿ ਸੋਇ ॥
نانکُ کہے اورُ نہی کوءِ --8--1--	----	ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥
بِلاولُ مہلا[1] 1 -- | [1]محلا۔	----	ਬਿਲਾਵਲੁ ਮਹਲਾ ੧ ॥
من کا کہیا منسا کرے --	Page# [832]	ਮਨ ਕਾ ਕਹਿਆ ਮਨਸਾ ਕਰੈ ॥
اِہ منُ پُنّنُ پاپُ اُچرے --	----	ਇਹੁ ਮਨੁ ਪੁੰਨੁ ਪਾਪੁ ਉਚਰੈ ॥
مائِیا مدِ ماتے ترِپتِ ن آوے --	----	ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥
ترِپتِ مُکتِ منِ ساچا بھاوے --1--	----	ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥
تنُ دھنُ کلتُ سبھُ دیکھُ ابھِمانا --	----	ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥
بِنُ ناوے کِچھُ سنّگِ ن جانا --1-- رہاءُ --	----	ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥
کیچِہ رس بھوگ کھُسیِیا من کیری --	----	ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥
دھنُ لوکاں تنُ بھسمے ڈھیری --	----	ਧਨੁ ਲੋਕਾਂ ਤਨੁ ਭਸਮੈ ਢੇਰੀ ॥
کھاکُو[1] کھاکُ[2] رلے سبھُ پھَیلُ -- | [1]خاکُو۔ [2]خاکُ۔	----	ਖਾਕੂ ਖਾਕੁ ਰਲੈ ਸਭੁ ਫੈਲੁ ॥
بِنُ سبدے نہی اُترے مَیلُ --2--	----	ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥

گِیت راگ گھن تال سِ کُورے --	----	ਗੀਤ ਰਾਗ ਘਨ ਤਾਲ ਸਿ ਕੂਰੇ ॥
تّرِہُ گُݨ اُبجےَ بنسےَ دُورے --	----	ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥
دُوجی دُرمتِ دردُ ن جاءِ --	----	ਦੂਜੀ ਦੁਰਮਤਿ ਦਰਦੁ ਨ ਜਾਇ ॥
چھُوٹےَ گُرمُکھِ دارُو گُݨ گاءِ --3--	----	ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥
دھوتی اُوجل تِلکُ گلِ مالا --	----	ਧੋਤੀ ਊਜਲ ਤਿਲਕੁ ਗਲਿ ਮਾਲਾ ॥
انّترِ کرودھُ پڑھِ ناٹ سالا --	----	ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥
نامُ وِسارِ مائِیا مدُپِییا --	----	ਨਾਮੁ ਵਿਸਾਰਿ ਮਾਇਆ ਮਦੁ ਪੀਆ ॥
بِنُ گُر بھگتِ ناہی سُکھُ تھِیا --4--	----	ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥
سُوکر سُیان گردھبھ منّجارا --	----	ਸੂਕਰ ਸੁਆਨ ਗਰਧਭ ਮੰਜਾਰਾ ॥
پسُو ملیچھ نِیچ چنّڈالا --	----	ਪਸੂ ਮਲੇਛ ਨੀਚ ਚੰਡਾਲਾ ॥
گُرتے مُہُ پھیرے تِنّہ جونِ بھوائیئےَ --	----	ਗੁਰ ਤੇ ਮੁਹੁ ਫੇਰੇ ਤਿਨ੍ ਜੋਨਿ ਭਵਾਈਐ ॥
بنّدھنِ بادھِیا آئیئےَ جائیئےَ --5--	----	ਬੰਧਨਿ ਬਾਧਿਆ ਆਈਐ ਜਾਈਐ ॥੫॥
گُر سیوا تے لہےَ پدارتھُ --	----	ਗੁਰ ਸੇਵਾ ਤੇ ਲਹੈ ਪਦਾਰਥੁ ॥
ہِردےَ نامُ سدا کِرتارتھُ --	----	ਹਿਰਦੈ ਨਾਮੁ ਸਦਾ ਕਿਰਤਾਰਥੁ ॥
ساچی درگہ پُوچھ ن ہوءِ --	----	ਸਾਚੀ ਦਰਗਹ ਪੂਛ ਨ ਹੋਇ ॥
مانے ہُکمُ[1] سِجھےَ درِ سوءِ --6-- | [1]حُکمُ۔	----	ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥
سِتگُر ملےَ ت تِس کءُ جاݨےَ --	----	ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥

رہےَ رجائی[1] ہُکمُ[2] پچھاݨےَ -- | [1]رضائِی- [2]حُکمُ-	----	ਰਹੈ ਰਜਾਈ ਹੁਕਮੁ ਪਛਾਣੈ ॥
ہُکمُ[1] پچھاݨِ سچےَ درِ واسُ -- | [1]حُکمُ-	----	ਹੁਕਮੁ ਪਛਾਣਿ ਸਚੈ ਦਰਿ ਵਾਸੁ ॥
کال بِکال سبدِ بھۓ ناسُ --7--	----	ਕਾਲ ਬਿਕਾਲ ਸਬਦਿ ਭਏ ਨਾਸੁ ॥੭॥
رہےَ اتیتُ جاݨےَ سبھُ تِس کا --	----	ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥
تنُ منُ ارپےَ ہےَ اِہُ جِس کا --	----	ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥
نا اوہُ آوےَ نا اوہُ جاءِ --	----	ਨਾ ਓਹੁ ਆਵੈ ਨਾ ਓਹੁ ਜਾਇ ॥
نانک ساچے ساچِ سماءِ --8--2--	----	ਨਾਨਕ ਸਾਚੇ ਸਾਚਿ ਸਮਾਇ ॥੮॥੨॥
بِلاولُ مہلا[1] 3 اسٹپدی گھرُ 10 | [1]محلا-	----	ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
جگُ کئُویا مُکھِ چُنّچ گِیانُ --	----	ਜਗੁ ਕਊਆ ਮੁਖਿ ਚੁੰਚ ਗਿਆਨੁ ॥
انّترِ لوبھُ جھوٹھُ ابھِمانُ --	----	ਅੰਤਰਿ ਲੋਭੁ ਝੂਠੁ ਅਭਿਮਾਨੁ ॥
بِنُ ناوےَ پاجُ لہگُ نِدانِ --1--	----	ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥
ستِگر سیوِ نامُ وسےَ منِ چِیتِ --	----	ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥
گُرُ بھیٹے ہرِ نامُ چیتاوےَ بِنُ ناوےَ ہور جھوٹھُ پرِیتِ --1-- رہاءُ --	----	ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥
گُرِ کہِیا سا کار کماوہُ --	----	ਗੁਰਿ ਕਹਿਆ ਸਾ ਕਾਰ ਕਮਾਵਹੁ ॥
سبدُ چِینّہِ سہج گھرِ آوہُ --	----	ਸਬਦੁ ਚੀਨ੍ਹਿ ਸਹਜ ਘਰਿ ਆਵਹੁ ॥

ساچے ناءِ وڈائی پاوہُ --2--	----	ਸਾਚੈ ਨਾਇ ਵਡਾਈ ਪਾਵਹੁ ॥੨॥
آپ ن بُوجھے لوک بُجھاوے --	----	ਆਪਿ ਨ ਬੂਝੈ ਲੋਕ ਬੁਝਾਵੈ ॥
من کا اندھا اندھُ کماوے --	----	ਮਨ ਕਾ ਅੰਧਾ ਅੰਧੁ ਕਮਾਵੈ ॥
دَرُ گھرُ مہلُ [1]ٹھئُرُ کیسے پاوے --3-- | [1]محلُ-	----	ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥
ہرِ جی ءُ سیوِیۓ انترجامی --	----	ਹਰਿ ਜੀਉ ਸੇਵੀਐ ਅੰਤਰਜਾਮੀ ॥
گھٹ گھٹ انترِ جس کی جوتِ سمانی --	----	ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥
تِس نالِ کیا چلے پہنامی --4--	----	ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥
ساچا نامُ ساچے سبدِ جانے --	----	ਸਾਚਾ ਨਾਮੁ ਸਾਚੈ ਸਬਦਿ ਜਾਨੈ ॥
آپے آپُ ملے چُوکے ابھمانے --	Page# [833]	ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥
گرمُکھِ نامُ سدا سدا وکھانے --5--	----	ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥
ستگُرِ سیوِۓ دُوجی دُرمتِ جائی --	----	ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥
اَئُگنِ کاٹِ پاپا متِ کھائی --	----	ਅਉਗਣ ਕਾਟਿ ਪਾਪਾ ਮਤਿ ਖਾਈ ॥
کنّچن کائیا جوتی جوتِ سمائی --6--	----	ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥
ستگُرِ ملِۓ وڈی وڈِیائی --	----	ਸਤਿਗੁਰਿ ਮਿਲਿਐ ਵਡੀ ਵਡਿਆਈ ॥
دُکھُ کاٹے ہِردے نامُ وسائی --	----	ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥
نامِ رتے سدا سُکھُ پائی --7--	----	ਨਾਮਿ ਰਤੇ ਸਦਾ ਸੁਖੁ ਪਾਈ ॥੭॥
گُرمتِ مانیا کرنّی سارُ --	----	ਗੁਰਮਤਿ ਮਾਨਿਆ ਕਰਣੀ ਸਾਰੁ ॥
گُرمتِ مانیا موکھ دُیارُ --	----	ਗੁਰਮਤਿ ਮਾਨਿਆ ਮੋਖ ਦੁਆਰੁ ॥

نانک گُرمتِ مانیا پروارے سادھارُ --8--1--3--	ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥
بِلاولُ مہلا[1] 4 اسٹپدِیا گھرُ 11 | [1]محلا-	ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ੴ سِتگُر پرسادِ --	ੴ ਸਤਿਗੁਰ ਪ੍ਰਸਾਦਿ ॥
آپے آپُ کھاءِ ہءُ میٹے اندِنُ ہرِ رس گیت گوئیا --	ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥
گُرمُکھِ پرچے کنّچن کائیا نِربھءُ جوتی جوتِ مِلئیا --1--	ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥
مےَ ہرِ ہرِ نامُ ادھارُ رمئیا --	ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥
کھِنُ پلُ رہِ ن سکءُ بِنُ ناوے گُرمُکھِ ہرِ ہرِ پاٹھ پڑئیا --1-- رہاءُ --	ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥
ایکُ گِرہُ دس دُیار ہے جا کے اہِنِس تسکر پنّچ چور لگئیا --	ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
دھرمُ ارتھُ سبھُ ہِرِ لے جاوہِ منمُکھ اندھُلے کھبرِ[1] ن پئیا --2-- | [1]خبرِ-	ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥
کنّچن کوٹُ بہُ مانکِ بھریا جاگے گیان تتِ لِو لئیا --	ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥
تسکر ہیرُو آءِ لُکانے گُر کے سبدِ پکڑِ بنّدھِ پئیا --3--	ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥

ਹਰਿ ਹਰਿ ਨਾਮੁ ਪੋਤੁ ਬੋਹਿਥਾ
ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥

ہر ہرِ نامُ پوتُ بوہتھا
کھیوٹُ سبدُ گرُ پارِ لنگھئیا --

ਜਮੁ ਜਾਗਾਤੀ ਨੇੜਿ ਨ ਆਵੈ
ਨਾ ਕੋ ਤਸਕਰੁ ਚੋਰੁ ਲਗਈਆ ॥੪॥

جمُ جاگاتی نیڑِ ن آوے
نا کو تسکرُ چورُ لگئیا --4--

ਹਰਿ ਗੁਣ ਗਾਵੈ ਸਦਾ ਦਿਨੁ ਰਾਤੀ
ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥

ہرِ گُن گاوے سدا دِنُ راتی
مے ہرِ جسُ کہتے انّتُ ن لہیا --

ਗੁਰਮੁਖਿ ਮਨੂਆ ਇਕਤੁ ਘਰਿ ਆਵੈ
ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥

گرُمکھِ منُویا اِکتُ گھرِ آوے
مِلءُ گوپال[1] نیسانُ[2] بجئیا --5-- |

[1]گوپال- [2]نیشانُ-

ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ
ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥

نَینی دیکھِ درسُ منُ ترپتے
سّرون بانی گر سبدُ سُنئیا --

ਸੁਨਿ ਸੁਨਿ ਆਤਮ ਦੇਵ ਹੈ ਭੀਨੇ
ਰਸਿ ਰਸਿ ਰਾਮ ਗੋਪਾਲ ਰਵਈਆ ॥੬॥

سُنِ سُنِ آتم دیو ہے بھینے
رسِ رسِ رام گوپال روئیا --6--

ਤ੍ਰੈ ਗੁਣ ਮਾਇਆ ਮੋਹਿ ਵਿਆਪੇ
ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥

ترَے گُن مائیا موہِ ویاپے
تُریا گُنُ ہے گرُمکھ لہیا --

ਏਕ ਦ੍ਰਿਸਟਿ ਸਭ ਸਮ ਕਰਿ ਜਾਣੈ
ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥

ایک دِرسٹِ سبھ سم کرِ جانےَ
ندری آوے سبھُ برہمُ پسرئیا --7--

ਰਾਮ ਨਾਮੁ ਹੈ ਜੋਤਿ ਸਬਾਈ
ਗੁਰਮੁਖਿ ਆਪੇ ਅਲਖੁ ਲਖਈਆ ॥

رام نامُ ہے جوتِ سبائی
گرُمکھِ آپے الکھُ لکھئیا --

نانکؔ دِین دئِیال بھئے ہےَ بھگتِ بھاءِ ہرِ نامِ سمئِیا --8--1--4--	----	ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
بِلاوُل مہلا[1] 4 -- | [1]محلا-	----	ਬਿਲਾਵਲੁ ਮਹਲਾ ੪ ॥
ہرِ ہرِ نامُ سِیتل جلُ دھِیاوہُ ہرِ چنّدن واسُ سُگنّدھ گنّدھِئِیا --	----	ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
مِلِ ستسنّگتِ پرم پدُ پائِیا مےَ ہِرڈ پلاس سنّگِ ہرِ بُہِیا --1--	----	ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥
جپِ جگنّناتھ جگدِیس گُسئِیا --	Page# [834]	ਜਪਿ ਜਗੰਨਾਥ ਜਗਦੀਸ ਗੁਸਈਆ ॥
سرنِ پرے سیئی جن اُبرے جِءُ پرِہلاد اُدھارِ سمئِیا --1-- رہاءُ --	----	ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
بھار اٹھارہ مہِ چنّدنُ اُوتم چنّدن نِکٹِ سبھ چنّدنُ ہُئِیا --	----	ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥
ساکت کُوڑے اُوبھ سُک ہُوئے منِ ابھِمانُ وِچھُڑِ دُورِ گئِیا --2--	----	ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥
ہرِ گتِ مِتِ کرتا آپے جانڑےَ سبھ بِدھِ ہرِ ہرِ آپ بنئِیا --	----	ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥
جِسُ ستِگُرُ بھیٹے سُ کنّچنُ ہووےَ جو دھُرِ لِکھیا سُ مٹےَ ن مِٹئِیا --3--	----	ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥

رتن پدارتھ گُرمتِ پاوےَ ساگر بھگتِ بھنڈّار کھُلّھئِیا --	----	ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹਈਆ ॥
گُر چرݨی اِک سردھا اُپجی مےَ ہرِ گُݨ کہتے ترِّپتِ ن بھئِیا --4--	----	ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥
پرم بَیراگُ نِت نِت ہرِ دھِیائے مےَ ہرِ گُݨ کہتے بھاونی کہِیا --	----	ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥
بار بار کھِنُ کھِنُ پلُ کہِیۓَ ہرِ پارُ ن پاوےَ پرےَ پرئِیا --5--	----	ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥
ساست بید پُراݨ پُکارہِ دھرمُ کرہُ کھٹُ کرم دّرڑِئیا --	----	ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥
منمُکھ پاکھنڈِ بھرمِ وِگُوتے لوبھ لہِر ناو بھارِ بُڈّئِیا --6--	----	ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥
نامُ جپہُ نامے گتِ پاوہُ سِمرِتِ ساستّر نامُ دّرڑِئیا --	----	ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥
ہئُمےَ جاءِ ت نِرملُ ہووےَ گُرمُکھِ پرچےَ پرم پدُ پئِیا --7--	----	ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥
اِہُ جگُ ورنُ رُوپُ سبھُ تیرا جِتُ لاوہِ سے کرم کمئِیا --	----	ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥

نانکؔ جنّت وجائے واجہِ جِتُ بھاوےَ تِتُ راہِ چلئِیا --5--2--8--	----	ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥
بِلاولُ مہلا[1] 4 -- | [1]محلا-	----	ਬਿਲਾਵਲੁ ਮਹਲਾ ੪ ॥
گُرمُکھِ اگم اگوچرُ دھِیائِیا ہءُ بلِ بلِ ستِگُر ستِ پُرکھئِیا --	----	ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥
رام نامُ میرےَ پّراݨِ وسائے ستِگُر پرسِ ہرِ نامِ سمئِیا --1--	----	ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥
جن کی ٹیک ہرِ نامُ ٹِکئِیا --	----	ਜਨ ਕੀ ਟੇਕ ਹਰਿ ਨਾਮੁ ਟਿਕਈਆ ॥
ستِگُر کی دھر لاگا جاوا گُر کِرپا تے ہرِ درُ لہِیا --1-- رہاءُ --	----	ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥
اِہُ سرِیرُ کرم کی دھرتی گُرمُکھِ متھِ متھِ تتُ کڈھِئیا --	----	ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥
لالُ جویہر نامُ پّرگاسِیا بھانڈْے بھاءُ پوےَ تِتُ ائِیا --2--	----	ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥
داسنِ داس داس ہوءِ رہیۓَ جو جن رام بھگت نِج بھئِیا --	----	ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥
منُ بُدھِ ارپِ دھرءُ گُر آگےَ گُر پرسادی مےَ اکتھُ کتھئِیا --3--	----	ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥

منمُکھ مائِیا موہِ وِیاپے
اِہ منُ ترِسنا جلت تِکھئِیا --

ਮਨਮੁਖ ਮਾਇਆ ਮੋਹਿ ਵਿਆਪੇ
ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥

گُرمتِ نامُ انّمرِت جلُ پائِیا
اگنِ بُجھی گُر سبدِ بُجھئِیا --4--

ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ
ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥

اِہ منُ ناچے ستگُر آگےَ
انہد سبد دھُنِ تُور وجئِیا --

ਇਹੁ ਮਨੁ ਨਾਚੈ ਸਤਿਗੁਰ ਆਗੈ
ਅਨਹਦ ਸਬਦ ਧੁਨਿ ਤੂਰ ਵਜਈਆ ॥

ہرِ ہرِ اُستتِ کرے دِنُ راتی
رکھِ رکھِ چرنڑ ہرِ تال پُورئِیا --5--

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ
ਰਖਿ ਰਖਿ ਚਰਣ ਹਰਿ ਤਾਲ ਪੂਰਈਆ
॥੫॥

ہرِ کے رنّگِ رتا منُ گاوے
رسِ رسال رسِ سبدُ روئِیا --

Page# [835]

ਹਰਿ ਕੈ ਰੰਗਿ ਰਤਾ ਮਨੁ ਗਾਵੈ
ਰਸਿ ਰਸਾਲ ਰਸਿ ਸਬਦੁ ਰਵਈਆ ॥

نِج گھرِ دھار چُئےَ اتِ نِرمل
جِن پِییا تِن ہی سُکھُ لہِیا --6--

ਨਿਜ ਘਰਿ ਧਾਰ ਚੁਐ ਅਤਿ ਨਿਰਮਲ
ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥

منہٹھِ کرم کرے ابھِمانی
جِءُ بالک بالُو گھر اُسرئِیا --

ਮਨਹਠਿ ਕਰਮ ਕਰੈ ਅਭਿਮਾਨੀ
ਜਿਉ ਬਾਲਕ ਬਾਲੂ ਘਰ ਉਸਰਈਆ ॥

آوے لہرِ سمُنّد ساگر کی
کھِن مہِ بھِنّن بھِنّن ڈھہِپئِیا --7--

ਆਵੈ ਲਹਰਿ ਸਮੁੰਦ ਸਾਗਰ ਕੀ
ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥

ہرِ سرُ ساگرُ ہرِ ہے آپے
اِہ جگُ ہے سبھُ کھیلُ کھیلئِیا --

ਹਰਿ ਸਰੁ ਸਾਗਰੁ ਹਰਿ ਹੈ ਆਪੇ
ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

جِ ءُ جل ترّنگ جلُ جلہِ سماوہِ
نانکؔ آپے آپِ رمئِیا --8--3--6--

---- ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ
ਨਾਨਕ ਆਪੇ ਆਪਿ ਰਮਈਆ ॥੮॥੩॥੬॥

بِلاولُ مہلا[1] 4 -- | محلا[1]-

---- ਬਿਲਾਵਲੁ ਮਹਲਾ ੪ ॥

سِتگُرُ پرچےَ منِ مُنّدرا پائی
گُر کا سبدُ تنِ بھسم دِرڑِئیا --

---- ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ
ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥

امرِ پنّڈ بھۓ سادھُو سنّگِ
جنم مرن دوءُو مِٹِ گئِیا --1--

---- ਅਮਰ ਪਿੰਡ ਭਏ ਸਾਧੂ ਸੰਗਿ
ਜਨਮ ਮਰਨ ਦੋਊ ਮਿਟਿ ਗਈਆ ॥੧॥

میرے من سادھسنّگتِ مِلِ رہِیا --

---- ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥

کّرِپا کرہُ مدھسُودن مادھ ءُ
مےَ کھِنُ کھِنُ سادھُو چرنؑ پکھئِیا
--1-- رہاءُ --

---- ਕ੍ਰਿਪਾ ਕਰਹੁ ਮਧਸੂਦਨ ਮਾਧਉ
ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥
ਰਹਾਉ ॥

تجےَ گِرستُ بھئِیا بن واسی
اِکُ کھِنُ منُویا ٹکےَ ن ٹِکئِیا --

---- ਤਜੈ ਗਿਰਸਤੁ ਭਇਆ ਬਨ ਵਾਸੀ
ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥

دھاوتُ دھاءِ تدے گھرِ آوےَ
ہرِ ہرِ سادھُو سرنؑ پوئِیا --2--

---- ਧਾਵਤੁ ਧਾਇ ਤਦੇ ਘਰਿ ਆਵੈ
ਹਰਿ ਹਰਿ ਸਾਧੂ ਸਰਣਿ ਪਵਈਆ ॥੨॥

دھِیا پُوت چھوڈِ سنّنِیاسی
آسا آس منِ بہُتُ کرئِیا --

---- ਧੀਆ ਪੂਤ ਛੋਡਿ ਸੰਨਿਆਸੀ
ਆਸਾ ਆਸ ਮਨਿ ਬਹੁਤੁ ਕਰਈਆ ॥

آسا آس کرےَ نہی بُوجھےَ
گُرکےَ سبدِ نِراس سُکھُ لہِیا --3--

---- ਆਸਾ ਆਸ ਕਰੈ ਨਹੀ ਬੂਝੈ
ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥

اُپجی ترک دِگنّبرُ ہویا
مَن دہ دِس چلِ چلِ گَونُ کرئِیا --

ਉਪਜੀ ਤਰਕ ਦਿਗੰਬਰੁ ਹੋਆ
ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥

پّربھونُ کرےَ بُوجھےَ نہی ترِسنا
مِلِ سنّگِ سادھ دئِیا گھرُ لہِیا --4--

ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ
ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥

آسنڑ سِدھ سِکھہِ بہتیرے
مَنِ ماگہِ رِدھِ سِدھِ چیٹک چیٹکئِیا --

ਆਸਣ ਸਿਧ ਸਿਖਹਿ ਬਹੁਤੇਰੇ
ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥

ترِپتِ سنّتوکھُ منِ سانْتِ ن آوےَ
مِلِ سادھو ترِپتِ ہرِ نامِ سِدھِ پئِیا --5--

ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ
ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥

انڈج جیرج سیتج اُتبھُج
سبھِ ورن رُوپ جیء جنّت اُپئِیا --

ਅੰਡਜ ਜੇਰਜ ਸੇਤਜ ਉਤਭੁਜ
ਸਭਿ ਵਰਨ ਰੂਪ ਜੀਅ ਜੰਤ ਉਪਈਆ ॥

سادھو سرنِ پرےَ سو اُبرےَ
کھتری براہمنُ سُودُ وَیسُ چنڈالُ چنڈئِیا --6--

ਸਾਧੂ ਸਰਣਿ ਪਰੈ ਸੋ ਉਬਰੈ
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥

ناما جَیدےء کنّبیرُ ترِلوچنُ
اُجاتِ روِداسُ چمیارُ چمئِیا --

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ
ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥

جو جو ملےَ سادھو جن سنّگتِ
دھنُ دھنّا جٹُ سَینُ مِلیا ہرِ دئِیا --7--

ਜੋ ਜੋ ਮਿਲੈ ਸਾਧੂ ਜਨ ਸੰਗਤਿ
ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥

سنّت جنا کی ہرِ پیج رکھائی
بھگتِ وچھلُ انگیکارُ کرئیِیا --

ਸੰਤ ਜਨਾ ਕੀ ਹਰਿ ਪੈਜ ਰਖਾਈ
ਭਗਤਿ ਵਛਲੁ ਅੰਗੀਕਾਰੁ ਕਰਈਆ ॥

نانک سرنِ پرے جگجیِون
ہرِ ہرِ کِرپا دھارِ رکھئیِیا --8--4--7--

ਨਾਨਕ ਸਰਣਿ ਪਰੇ ਜਗਜੀਵਨ
ਹਰਿ ਹਰਿ ਕਿਰਪਾ ਧਾਰਿ ਰਖਈਆ
॥੮॥੪॥੭॥

بِلاولُ مہلا[1] 4 -- | محلا[1]

ਬਿਲਾਵਲੁ ਮਹਲਾ ੪ ॥

انّترِ پیاس اُٹھی پ٘ربھ کیری
سُنِ گُر بچن منِ تیِر لگئیِیا --

ਅੰਤਰਿ ਪਿਆਸ ਉਠੀ ਪ੍ਰਭ ਕੇਰੀ
ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥

من کی بِرتھا من ہی جانھےَ
اورُ کِ جانھےَ کو پیِر پرئیِیا --1--

ਮਨ ਕੀ ਬਿਰਥਾ ਮਨ ਹੀ ਜਾਣੈ
ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥

رام گُرِ موہنِ موہِ منُ لئیِیا --

Page# [836]

ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥

ہءُ آکل بِکل بھئی گُر دیکھے
ہءُ لوٹ پوٹ ہوءِ پئیِیا --1-- رہاءُ --

ਹਉ ਆਕਲ ਬਿਕਲ ਭਈ ਗੁਰ ਦੇਖੇ
ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥

ہءُ نِرکھت پھِرءُ سبھِ دیس دِسنّتر
مےَ پ٘ربھ دیکھن کو بہُتُ منِ چئیِیا --

ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ
ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥

منُ تنُ کاٹِ دیءُ گُر آگےَ
جِنِ ہرِ پ٘ربھ مارگُ پنّتھُ دِکھئیِیا --2--

ਮਨੁ ਤਨੁ ਕਾਟਿ ਦੇਉ ਗੁਰ ਆਗੈ
ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ
॥੨॥

کوئی آنھِ سدیسا دےءِ پ٘ربھ کیرا
رِد انّترِ منِ تنِ میِٹھ لگئیِیا --

ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ
ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥

مستکُ کاٹِ دےءُ چرݨا تلِ جو ہرِ پرّبھُ میلے میلِ مِلئیِیا --3--	----	ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥
چلُ چلُ سکھی ہم پرّبھُ پربودھہ گُݨ کامݨ کرِ ہرِ پرّبھُ لہِیا --	----	ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥
بھگتِ وچھلُ اُیا کو نامُ کہِیئتُ ہےَ سرݨِ پرّبھُو تِسُ پاچھےَ پئیِیا --4--	----	ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
کھِما سیِگار کرے پرّبھ کھُسیِیا منِ دِیپک گُر گِیانُ بلئیِیا --	----	ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥
رسِ رسِ بھوگ کرے پرّبھُ میرا ہم تِسُ آگےَ جیءُ کٹِ کٹِ پئیِیا --5--	----	ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ہرِ ہرِ ہارُ کنّٹھِ ہےَ بنِیا منُ موتیِچوُرُ وڈ گہن گہنئیِیا --	----	ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥
ہرِ ہرِ سردھا سیج وِچھائی پرّبھُ چھوڈِ ن سکےَ بہُتُ منِ بھئیِیا --6--	----	ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥
کہےَ پرّبھُ اورُ اورُ کِچھُ کیِجےَ سبھُ بادِ سیِگارُ پھوکٹ پھوکٹئیِیا --	----	ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
کیِئو سیِگارُ مِلݨ کےَ تائی پرّبھُ لیِئو سُہاگنِ تھُوک مُکھِ پئیِیا --7--	----	ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੁਕ ਮੁਖਿ ਪਈਆ ॥੭॥

ہم چیری تُو اگم گُسائی کِیا ہم کرہ تیرے وسِ پئیِیا --	----	ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥
دئِیا دِین کرہُ رکھِ لیوہُ نانک ہرِ گُر سرنِ سمئیِیا --8--5--8--	----	ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥
بِلاولُ مہلا[1] 4 -- | محلا[1]	----	ਬਿਲਾਵਲੁ ਮਹਲਾ ੪ ॥
مےَ منِ تنِ پریمُ اگم ٹھاکُر کا کھِنُ کھِنُ سردھا منِ بہُتُ اُٹھئیِیا --	----	ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥
گُر دیکھے سردھا من پُوری جِءُ چاترِک پرِءُ پرِءُ بُوند مُکھِ پئیِیا --1--	----	ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥
مِلُ مِلُ سکھی ہرِ کتھا سُنئیِیا --	----	ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥
ستگُرُ دئِیا کرے پربھُ میلے مےَ تِسُ آگےَ سِرُ کٹِ کٹِ پئیِیا --1-- رہاءُ --	----	ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥
رومِ رومِ منِ تنِ اِک بیدن مےَ پربھ دیکھے بِنُ نیند ن پئیِیا --	----	ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥
بیَدک ناٹک دیکھِ بھُلانے مےَ ہِردےَ منِ تنِ پریم پیر لگئیِیا --2--	----	ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥
ہءُ کھِنُ پلُ رہِ ن سکءُ بِنُ پریتم جِءُ بِنُ املےَ املی مرِ گئیِیا --	----	ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥

جِن کءُ پِیاس ہوءِ پرّبھ کیری
تِنّہ اورُ ن بھاوےَ بِنُ ہرِ کو دُئِیا --3--

ਜਿਨ ਕਉ ਪਿਆਸ ਹੋਇ ਪ੍ਰਭ ਕੇਰੀ
ਤਿਨ੍ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ
॥੩॥

کوئی آنِ آنِ میرا پرّبھُو مِلاوےَ
ہءُ تِسُ وِٹہُ بلِ بلِ گھُمِ گئِیا --

ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ
ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ
॥

انیک جنم کے وِچھُڑے جن میلے
جا ستِ ستِ ستِگُر سرنِ پوئِیا --4--

ਅਨੇਕ ਜਨਮ ਕੇ ਵਿਛੁੜੇ ਜਨ ਮੇਲੇ
ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ
॥੪॥

سیج ایک ایکو پرّبھُ ٹھاکُرُ
مہلُ[1] ن پاوےَ منمُکھ بھرمئِیا -- |

ਸੇਜ ਏਕ ਏਕੋ ਪ੍ਰਭੁ ਠਾਕੁਰੁ
ਮਹਲੁ ਨ ਪਾਵੈ ਮਨਮੁਖ ਭਰਮਈਆ ॥

[1]محلُ-

گُرُ گُرُ کرت سرنِ جے آوےَ
پرّبھُ آءِ ملےَ کھِنُ ڈھِیل ن پئِیا --5--

Page# [837]

ਗੁਰੁ ਗੁਰੁ ਕਰਤ ਸਰਣਿ ਜੇ ਆਵੈ
ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ
॥੫॥

کرِ کرِ کِرِیاچار ودھائے
منِ پاکھنّڈ کرمُ کپٹ لوبھئِیا --

ਕਰਿ ਕਰਿ ਕਿਰਿਆਚਾਰ ਵਧਾਏ
ਮਨਿ ਪਾਖੰਡ ਕਰਮੁ ਕਪਟ ਲੋਭਈਆ ॥

بیسُیا کےَ گھرِ بیٹا جنمِیا
پِتا تاہِ کِیا نامُ سدئِیا --6--

ਬੇਸੁਆ ਕੈ ਘਰਿ ਬੇਟਾ ਜਨਮਿਆ
ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥

پُورب جنمِ بھگتِ کرِ آئے
گُرِ ہرِ ہرِ ہرِ ہرِ بھگتِ جمئِیا --

ਪੂਰਬ ਜਨਮਿ ਭਗਤਿ ਕਰਿ ਆਏ
ਗੁਰਿ ਹਰਿ ਹਰਿ ਹਰਿ ਹਰਿ ਭਗਤਿ
ਜਮਈਆ ॥

بھگتِ بھگتِ کرتے ہرِ پائیا جا ہرِ ہرِ ہرِ ہرِ نامِ سمئیا --7--	----	ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥
پّربھ آنِ آنِ مہنّدی پیسائی آپے گھول گھولِ انگِ لئیا --	----	ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥
جِن کءُ ٹھاکرِ کرِپا دھاری باہ پکرِ نانک کڈھِ لئیا --9--6--1--2--6--8--	----	ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥
راگُ بِلاولُ مہلا[1] 5 اسٹپدی گھرُ 12 | [1]محلا-	----	ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اُپما جات ن کہی میرے پّربھ کی اُپما جات ن کہی --	----	ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥
تجِ آن سرنِ گہی --1-- رہاءُ --	----	ਤਜਿ ਆਨ ਸਰਣਿ ਗਹੀ ॥੧॥ ਰਹਾਉ ॥
پّربھ چرن کمل اپار --	----	ਪ੍ਰਭ ਚਰਨ ਕਮਲ ਅਪਾਰ ॥
ہءُ جاءُ سد بلِہار --	----	ਹਉ ਜਾਉ ਸਦ ਬਲਿਹਾਰ ॥
منِ پّریتِ لاگی تاہِ --	----	ਮਨਿ ਪ੍ਰੀਤਿ ਲਾਗੀ ਤਾਹਿ ॥
تجِ آن کتہِ ن جاہِ --1--	----	ਤਜਿ ਆਨ ਕਤਹਿ ਨ ਜਾਹਿ ॥੧॥
ہرِ نام رسنا کہن --	----	ਹਰਿ ਨਾਮ ਰਸਨਾ ਕਹਨ ॥
مل پاپ کلمل دہن --	----	ਮਲ ਪਾਪ ਕਲਮਲ ਦਹਨ ॥
چڑھِ ناو سنّت اُدھارِ --	----	ਚੜਿ ਨਾਵ ਸੰਤ ਉਧਾਰਿ ॥

بھےَ ترے ساگر پارِ --2-- ---- ਭੈ ਤਰੇ ਸਾਗਰ ਪਾਰਿ ॥੨॥

منِ ڈورِ پرّیم پرِیتِ -- ---- ਮਨਿ ਡੋਰਿ ਪ੍ਰੇਮ ਪਰੀਤਿ ॥

اِہ سنّت نِرمل رِیتِ -- ---- ਇਹ ਸੰਤ ਨਿਰਮਲ ਰੀਤਿ ॥

تجِ گئے پاپ بِکار -- ---- ਤਜਿ ਗਏ ਪਾਪ ਬਿਕਾਰ ॥

ہرِ ملے پرّبھ نِرنّکار --3-- ---- ਹਰਿ ਮਿਲੇ ਪ੍ਰਭ ਨਿਰੰਕਾਰ ॥੩॥

پرّبھ پیکھیِئے بِسماد -- ---- ਪ੍ਰਭ ਪੇਖੀਐ ਬਿਸਮਾਦ ॥

چکھِ اند پُورن ساد -- ---- ਚਖਿ ਅਨਦ ਪੂਰਨ ਸਾਦ ॥

نہ ڈولیِئے اِت اُوت -- ---- ਨਹ ਡੋਲੀਐ ਇਤ ਊਤ ॥

پرّبھ بسے ہرِ ہرِ چِیت --4-- ---- ਪ੍ਰਭ ਬਸੇ ਹਰਿ ਹਰਿ ਚੀਤ ॥੪॥

تِنّہ ناہِ نرک نِواسُ -- ---- ਤਿਨ੍ ਨਾਹਿ ਨਰਕ ਨਿਵਾਸੁ ॥

نِت سِمرِ پرّبھ گُنتاسُ -- ---- ਨਿਤ ਸਿਮਰਿ ਪ੍ਰਭ ਗੁਣਤਾਸੁ ॥

تے جمُ ن پیکھِ نَین -- ---- ਤੇ ਜਮੁ ਨ ਪੇਖਹਿ ਨੈਨ ॥

سُنِ موہے انہت بَین --5-- ---- ਸੁਨਿ ਮੋਹੇ ਅਨਹਤ ਬੈਨ ॥੫॥

ہرِ سرنِ سُور گُپال -- ---- ਹਰਿ ਸਰਣਿ ਸੂਰ ਗੁਪਾਲ ॥

پرّبھ بھگت وسِ دئِیال -- ---- ਪ੍ਰਭ ਭਗਤ ਵਸਿ ਦਇਆਲ ॥

ہرِ نِگم لہہِ ن بھیو -- ---- ਹਰਿ ਨਿਗਮ ਲਹਹਿ ਨ ਭੇਵ ॥

نِت کرہِ مُنِ جن سیو --6-- ---- ਨਿਤ ਕਰਹਿ ਮੁਨਿ ਜਨ ਸੇਵ ॥੬॥

دُکھ دِین درد نِوار -- ---- ਦੁਖ ਦੀਨ ਦਰਦ ਨਿਵਾਰ ॥

جا کی مہا بِکھڑی کار -- ---- ਜਾ ਕੀ ਮਹਾ ਬਿਖੜੀ ਕਾਰ ॥

تا کی مِتِ ن جانے کوءِ --	----	ਤਾ ਕੀ ਮਿਤਿ ਨ ਜਾਨੈ ਕੋਇ ॥
جلِ تھلِ مہِیئلِ سوءِ --7--	----	ਜਲਿ ਥਲਿ ਮਹੀਅਲਿ ਸੋਇ ॥੭॥
کرِ بنّدنا لکھ بار --	----	ਕਰਿ ਬੰਦਨਾ ਲਖ ਬਾਰ ॥
تھکِ پرِئو پ٘ربھ دربار --	----	ਥਕਿ ਪਰਿਓ ਪ੍ਰਭ ਦਰਬਾਰ ॥
پ٘ربھ کرہُ سادھو دھورِ --	----	ਪ੍ਰਭ ਕਰਹੁ ਸਾਧੂ ਧੂਰਿ ॥
نانک منسا پوُرِ --8--1--	----	ਨਾਨਕ ਮਨਸਾ ਪੂਰਿ ॥੮॥੧॥
بِلاولُ مہلا[1] 5 -- | [1]محلا	----	ਬਿਲਾਵਲੁ ਮਹਲਾ ੫ ॥
پ٘ربھ جنم مرن نِوارِ --	----	ਪ੍ਰਭ ਜਨਮ ਮਰਨ ਨਿਵਾਰਿ ॥
ہارِ پرِئو دُیارِ --	----	ਹਾਰਿ ਪਰਿਓ ਦੁਆਰਿ ॥
گہِ چرن سادھو سنّگ --	----	ਗਹਿ ਚਰਨ ਸਾਧੂ ਸੰਗ ॥
من مِسٹ ہرِ ہرِ رنّگ --	----	ਮਨ ਮਿਸਟ ਹਰਿ ਹਰਿ ਰੰਗ ॥
کرِ دئِیا لیہُ لڑِ لاءِ --	----	ਕਰਿ ਦਇਆ ਲੇਹੁ ਲੜਿ ਲਾਇ ॥
نانکا نامُ دھِیاءِ --1--	Page# [838]	ਨਾਨਕਾ ਨਾਮੁ ਧਿਆਇ ॥੧॥
دِینا ناتھ دئِیال میرے سُیامی دِینا ناتھ دئِیال --	----	ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥
جاچءُ سنّت روال --1-- رہاءُ --	----	ਜਾਚਉ ਸੰਤ ਰਵਾਲ ॥੧॥ ਰਹਾਉ ॥
سنّسارُ بِکھِیا کوُپ --	----	ਸੰਸਾਰੁ ਬਿਖਿਆ ਕੂਪ ॥
تم اگیان موہت گھوُپ --	----	ਤਮ ਅਗਿਆਨ ਮੋਹਤ ਘੂਪ ॥
گہِ بھُجا پ٘ربھ جی لیہُ --	----	ਗਹਿ ਭੁਜਾ ਪ੍ਰਭ ਜੀ ਲੇਹੁ ॥

ہرِ نامُ اپُنا دیہُ --	----	ਹਰਿ ਨਾਮੁ ਅਪੁਨਾ ਦੇਹੁ ॥
پّربھ تُجھ بِنا نہی ٹھاءُ --	----	ਪ੍ਰਭ ਤੁਝ ਬਿਨਾ ਨਹੀ ਠਾਉ ॥
نانکا بلِ بلِ جاءُ --2--	----	ਨਾਨਕਾ ਬਲਿ ਬਲਿ ਜਾਉ ॥੨॥
لوبھِ موہِ بادھی دیہ --	----	ਲੋਭਿ ਮੋਹਿ ਬਾਧੀ ਦੇਹ ॥
بِنُ بھجن ہووت کھیہ --	----	ਬਿਨੁ ਭਜਨ ਹੋਵਤ ਖੇਹ ॥
جمدُوت مہا بھِئیان --	----	ਜਮਦੂਤ ਮਹਾ ਭਇਆਨ ॥
چِت گُپت کرمہِ جان --	----	ਚਿਤ ਗੁਪਤ ਕਰਮਹਿ ਜਾਨ ॥
دِنُ رَینِ ساکھِ سُناءِ --	----	ਦਿਨੁ ਰੈਨਿ ਸਾਖਿ ਸੁਨਾਇ ॥
نانکا ہرِ سرناءِ --3--	----	ਨਾਨਕਾ ਹਰਿ ਸਰਨਾਇ ॥੩॥
بھےَ بھنّجنا مُرارِ --	----	ਭੈ ਭੰਜਨਾ ਮੁਰਾਰਿ ॥
کرِ دئِیاپتت اُدھارِ --	----	ਕਰਿ ਦਇਆ ਪਤਿਤ ਉਧਾਰਿ ॥
میرے دوکھ گنے ن جاہِ --	----	ਮੇਰੇ ਦੋਖ ਗਨੇ ਨ ਜਾਹਿ ॥
ہرِبِنا کتہِ سماہِ --	----	ਹਰਿ ਬਿਨਾ ਕਤਹਿ ਸਮਾਹਿ ॥
گہِ اوٹ چِتوی ناتھ --	----	ਗਹਿ ਓਟ ਚਿਤਵੀ ਨਾਥ ॥
نانکا دے رکھُ ہاتھ --4--	----	ਨਾਨਕਾ ਦੇ ਰਖੁ ਹਾਥ ॥੪॥
ہرِ گُنْ نِدھے گوپال --	----	ਹਰਿ ਗੁਣ ਨਿਧੇ ਗੋਪਾਲ ॥
سرب گھٹ پّرتپال --	----	ਸਰਬ ਘਟ ਪ੍ਰਤਿਪਾਲ ॥
منِ پّریتِ درسن پیاس --	----	ਮਨਿ ਪ੍ਰੀਤਿ ਦਰਸਨ ਪਿਆਸ ॥
گوبِنّد پُورن آس --	----	ਗੋਬਿੰਦ ਪੂਰਨ ਆਸ ॥

اِک نِمکھ رہنُ ن جاءِ --	----	ਇਕ ਨਿਮਖ ਰਹਨੁ ਨ ਜਾਇ ॥
وڈ بھاگِ نانک پاءِ --5--	----	ਵਡ ਭਾਗਿ ਨਾਨਕ ਪਾਇ ॥੫॥
پّربھ تُجھ بِنا نہی ہور --	----	ਪ੍ਰਭ ਤੁਝ ਬਿਨਾ ਨਹੀ ਹੋਰ ॥
مِن پّرِیتِ چنّد چکور --	----	ਮਨਿ ਪ੍ਰੀਤਿ ਚੰਦ ਚਕੋਰ ॥
جِءُ مِین جل سِءُ ہیتُ --	----	ਜਿਉ ਮੀਨ ਜਲ ਸਿਉ ਹੇਤੁ ॥
الِ کمل بھِنّنُ ن بھیتُ --	----	ਅਲਿ ਕਮਲ ਭਿੰਨੁ ਨ ਭੇਤੁ ॥
جِءُ چکوی سُورج آس --	----	ਜਿਉ ਚਕਵੀ ਸੂਰਜ ਆਸ ॥
نانک چرن پِیاس --6--	----	ਨਾਨਕ ਚਰਨ ਪਿਆਸ ॥੬॥
جِءُ ترُنِ بھرت پران --	----	ਜਿਉ ਤਰੁਨਿ ਭਰਤ ਪਰਾਨ ॥
جِءُ لوبھیِۓ دھنُ دانُ --	----	ਜਿਉ ਲੋਭੀਐ ਧਨੁ ਦਾਨੁ ॥
جِءُ دُودھ جلہِ سنّجوگُ --	----	ਜਿਉ ਦੂਧ ਜਲਹਿ ਸੰਜੋਗੁ ॥
جِءُ مہا کھُدھِیارتھ بھوگُ --	----	ਜਿਉ ਮਹਾ ਖੁਧਿਆਰਥ ਭੋਗੁ ॥
جِءُ مات پُوتہِ ہیتُ --	----	ਜਿਉ ਮਾਤ ਪੂਤਹਿ ਹੇਤੁ ॥
ہرِ سِمرِ نانک نیت --7--	----	ਹਰਿ ਸਿਮਰਿ ਨਾਨਕ ਨੇਤ ॥੭॥
جِءُ دِیپ پتن پتنّگ --	----	ਜਿਉ ਦੀਪ ਪਤਨ ਪਤੰਗ ॥
جِءُ چورُ ہِرت نِسنّگ --	----	ਜਿਉ ਚੋਰੁ ਹਿਰਤ ਨਿਸੰਗ ॥
مَیگلہِ کامےَ بنّدھُ --	----	ਮੈਗਲਹਿ ਕਾਮੈ ਬੰਧੁ ॥
جِءُ گّرست بِکھئی دھنّدھُ --	----	ਜਿਉ ਗ੍ਰਸਤ ਬਿਖਈ ਧੰਧੁ ॥
جِءُ جُویار بِسنُ ن جاءِ --	----	ਜਿਉ ਜੁਆਰ ਬਿਸਨੁ ਨ ਜਾਇ ॥

ہرِ نانک اِہُ منُ لاءِ --8--	----	ਹਰਿ ਨਾਨਕ ਇਹੁ ਮਨੁ ਲਾਇ ॥੮॥
کُرنَک نادے نیہُ --	----	ਕੁਰੰਕ ਨਾਦੈ ਨੇਹੁ ॥
چاتِّرکُ چاہت میہُ --	----	ਚਾਤ੍ਰਿਕੁ ਚਾਹਤ ਮੇਹੁ ॥
جن جِیونا ستسنّگِ --	----	ਜਨ ਜੀਵਨਾ ਸਤਸੰਗਿ ॥
گوبِدُ بھجنا رنّگِ --	----	ਗੋਬਿਦੁ ਭਜਨਾ ਰੰਗਿ ॥
رسنا بکھانے نامُ --	----	ਰਸਨਾ ਬਖਾਨੈ ਨਾਮੁ ॥
نانک درسن دانُ --9--	----	ਨਾਨਕ ਦਰਸਨ ਦਾਨੁ ॥੯॥
گُن گاءِ سُنِ لِکھِ دےءِ --	----	ਗੁਨ ਗਾਇ ਸੁਨਿ ਲਿਖਿ ਦੇਇ ॥
سو سرب پھل ہرِ لےءِ --	----	ਸੋ ਸਰਬ ਫਲ ਹਰਿ ਲੇਇ ॥
کُل سمُوہ کرت اُدھارُ --	----	ਕੁਲ ਸਮੂਹ ਕਰਤ ਉਧਾਰੁ ॥
سنّسارُ اُترسِ پارِ --	----	ਸੰਸਾਰੁ ਉਤਰਸਿ ਪਾਰਿ ॥
ہرِ چرن بوہِتھ تاہِ --	----	ਹਰਿ ਚਰਨ ਬੋਹਿਥ ਤਾਹਿ ॥
مِلِ سادھسنّگِ جسُ گاہِ --	----	ਮਿਲਿ ਸਾਧਸੰਗਿ ਜਸੁ ਗਾਹਿ ॥
ہرِپیَج رکھے مُرارِ --	----	ਹਰਿ ਪੈਜ ਰਖੈ ਮੁਰਾਰਿ ॥
ہرِ نانک سرنِ دُیارِ --10--2--	----	ਹਰਿ ਨਾਨਕ ਸਰਨਿ ਦੁਆਰਿ ॥੧੦॥੨॥
بِلاولُ مہلا[1] 1 تھِتی گھرُ 10 جتِ | [1]محلا۔	----	ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ایکم ایکنّکارُ نِرالا --	----	ਏਕਮ ਏਕੰਕਾਰੁ ਨਿਰਾਲਾ ॥
امرُ اجونی جاتِ[1] ن جالا -- | [1]زاتِ۔	----	ਅਮਰੁ ਅਜੋਨੀ ਜਾਤਿ ਨ ਜਾਲਾ ॥

الَم اگوچرُ رُوپُ ن ریکھِیا --	----	ਅਗਮ ਅਗੋਚਰੁ ਰੂਪੁ ਨ ਰੇਖਿਆ ॥
کھوجت کھوجت گھٹِ گھٹِ دیکھِیا --	----	ਖੋਜਤ ਖੋਜਤ ਘਟਿ ਘਟਿ ਦੇਖਿਆ ॥
جو دیکھِ دِکھاوےَ تِس کءُ بلِ جائی --	----	ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
گُر پرسادِ پرم پدُ پائی --1--	Page# [839]	ਗੁਰ ਪਰਸਾਦਿ ਪਰਮ ਪਦੁ ਪਾਈ ॥੧॥
کِیا جپُ جاپءُ بِنُ جگدِسےَ --	----	ਕਿਆ ਜਪੁ ਜਾਪਉ ਬਿਨੁ ਜਗਦੀਸੈ ॥
گُر کےَ سبدِ مہلُ[1] گھرُ دِسےَ --1-- رہاءُ	----	ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥
-- | [1]محلُ-		
دُوجےَ بھاءِ لگے پچھُتاݨے --	----	ਦੂਜੈ ਭਾਇ ਲਗੇ ਪਛੁਤਾਣੇ ॥
جم درِ بادھے آوݨ جاݨے --	----	ਜਮ ਦਰਿ ਬਾਧੇ ਆਵਣ ਜਾਣੇ ॥
کِیا لےَ آوہِ کِیا لے جاہِ --	----	ਕਿਆ ਲੈ ਆਵਹਿ ਕਿਆ ਲੇ ਜਾਹਿ ॥
سِرِ جمکالُ سِ چوٹا کھاہِ --	----	ਸਿਰਿ ਜਮਕਾਲੁ ਸਿ ਚੋਟਾ ਖਾਹਿ ॥
بِنُ گُر سبد ن چھُوٹِس کوءِ --	----	ਬਿਨੁ ਗੁਰ ਸਬਦ ਨ ਛੂਟਸਿ ਕੋਇ ॥
پاکھنّڈِ کِنھےَ مُکتِ ن ہوءِ --2--	----	ਪਾਖੰਡਿ ਕੀਨੑੈ ਮੁਕਤਿ ਨ ਹੋਇ ॥੨॥
آپے سچُ کِیا کر جوڑِ --	----	ਆਪੇ ਸਚੁ ਕੀਆ ਕਰ ਜੋੜਿ ॥
انّڈج پھوڑِ جوڑِ وِچھوڑِ --	----	ਅੰਡਜ ਫੋੜਿ ਜੋੜਿ ਵਿਛੋੜਿ ॥
دھرتِ اکاسُ کیئے بَیسݨ کءُ تھاءُ --	----	ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥
راتِ دِننّتُ کیئے بھءُ بھاءُ --	----	ਰਾਤਿ ਦਿਨੰਤੁ ਕੀਏ ਭਉ ਭਾਉ ॥
جِنِ کیئے کرِ ویکھݨہارا --	----	ਜਿਨਿ ਕੀਏ ਕਰਿ ਵੇਖਣਹਾਰਾ ॥
اورُ ن دُوجا سِرجݨہارا --3--	----	ਅਵਰੁ ਨ ਦੂਜਾ ਸਿਰਜਣਹਾਰਾ ॥੩॥

تّرِتیا برّہما بِسنُ مہیسا --	----	ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥
دیوی دیو اُپاۓ ویسا --	----	ਦੇਵੀ ਦੇਵ ਉਪਾਏ ਵੇਸਾ ॥
جوتی جاتی گنٹت ن آوےَ --	----	ਜੋਤੀ ਜਾਤੀ ਗਣਤ ਨ ਆਵੈ ॥
جِنِ ساجی سو کیمتِ[1] پاوےَ -- | قیمتِ[1]-	----	ਜਿਨਿ ਸਾਜੀ ਸੋ ਕੀਮਤਿ ਪਾਵੈ ॥
کیمتِ[1] پاءِ رہِیا بھرپُورِ -- | قیمتِ[1]-	----	ਕੀਮਤਿ ਪਾਇ ਰਹਿਆ ਭਰਪੂਰਿ ॥
کِسُ نیڑےَ کِسُ آکھا دُورِ --4--	----	ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥
چئُتھِ اُپاۓ چارے بیدا --	----	ਚਉਥਿ ਉਪਾਏ ਚਾਰੇ ਬੇਦਾ ॥
کھاݨی چارے باݨی بھیدا --	----	ਖਾਣੀ ਚਾਰੇ ਬਾਣੀ ਭੇਦਾ ॥
اسٹ دسا کھٹُ تینِ اُپاۓ --	----	ਅਸਟ ਦਸਾ ਖਟੁ ਤੀਨਿ ਉਪਾਏ ॥
سو بُوجھےَ جِسُ آپِ بُجھاۓ --	----	ਸੋ ਬੂਝੈ ਜਿਸੁ ਆਪਿ ਬੁਝਾਏ ॥
تینِ سماوےَ چئُتھےَ واسا --	----	ਤੀਨਿ ਸਮਾਵੈ ਚਉਥੈ ਵਾਸਾ ॥
پّرݨوتِ نانک ہم تا کے داسا --5--	----	ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥
پنّچمی پنّچ بھُوت بیتالا --	----	ਪੰਚਮੀ ਪੰਚ ਭੂਤ ਬੇਤਾਲਾ ॥
آپِ اگوچرُ پُرکھُ نِرالا --	----	ਆਪਿ ਅਗੋਚਰੁ ਪੁਰਖੁ ਨਿਰਾਲਾ ॥
اِکِ بھّرمِ بھُوکھے موہِ پِیاسے --	----	ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥
اِکِ رسُ چاکھِ سبدِ تّرِپتاسے --	----	ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥
اِکِ رنّگِ راتے اِکِ مرِ دھُورِ --	----	ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥
اِکِ درِ گھرِ ساچےَ دیکھِ ہدُورِ[1] --6-- |	----	ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥
[1]حدُورِ-		
جھُوٹھے کءُ ناہی پتِ ناءُ --	----	ਝੂਠੇ ਕਉ ਨਾਹੀ ਪਤਿ ਨਾਉ ॥

کبہُ ن سُوچا کالا کاءُ --	----	ਕਬਹੁ ਨ ਸੂਚਾ ਕਾਲਾ ਕਾਉ ॥
پِنّجرِ پنّکھی بنّدھِیا کوءِ --	----	ਪਿੰਜਰਿ ਪੰਖੀ ਬੰਧਿਆ ਕੋਇ ॥
چھیرِیں بھرمےَ مُکتِ ن ہوءِ --	----	ਛੇਰੀਂ ਭਰਮੈ ਮੁਕਤਿ ਨ ਹੋਇ ॥
تءُ چھوُٹےَ جا کھسمُ[1] چھڈاۓ -- |	----	ਤਉ ਛੂਟੈ ਜਾ ਖਸਮੁ ਛਡਾਏ ॥
[1]خصمُ-		
گُرمتِ میلے بھگتِ دِڑّاۓ --7--	----	ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥
کھسٹی کھٹُ درسن پ٘ربھ ساجے --	----	ਖਸਟੀ ਖਟੁ ਦਰਸਨ ਪ੍ਰਭ ਸਾਜੇ ॥
انہد سبدُ نِرالا واجے --	----	ਅਨਹਦ ਸਬਦੁ ਨਿਰਾਲਾ ਵਾਜੇ ॥
جے پ٘ربھ بھاوےَ تا مہلِ[1] بُلاوےَ -- |	----	ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥
[1]محلِ-		
سبدے بھیدے تءُ پتِ پاوےَ --	----	ਸਬਦੇ ਭੇਦੇ ਤਉ ਪਤਿ ਪਾਵੈ ॥
کرِ کرِ ویس کھپہِ جلِ جاوہِ --	----	ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥
ساچےَ ساچے ساچِ سماوہِ --8--	----	ਸਾਚੈ ਸਾਚੇ ਸਾਚਿ ਸਮਾਵਹਿ ॥੮॥
سپتمی ستُ سنّتوکھُ سرِیرِ --	----	ਸਪਤਮੀ ਸਤੁ ਸੰਤੋਖੁ ਸਰੀਰਿ ॥
سات سمُنّد بھرے نِرمل نیرِ --	----	ਸਾਤ ਸਮੁੰਦ ਭਰੇ ਨਿਰਮਲ ਨੀਰਿ ॥
مجنُ سِیلُ سچُ رِدےَ وِیچارِ --	----	ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥
گُرکےَ سبدِ پاوےَ سبھِ پارِ --	----	ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥
منِ ساچا مُکھِ ساچءُ بھاءِ --	----	ਮਨਿ ਸਾਚਾ ਮੁਖਿ ਸਾਚਉ ਭਾਇ ॥
سچُ نِیساݨےَ[1] ٹھاک ن پاءِ --9-- |	----	ਸਚੁ ਨੀਸਾਣੈ ਠਾਕ ਨ ਪਾਇ ॥੯॥
[1]نِیشاݨےَ-		

اسٹمی اسٹ سِدھِ بُدھِ سادھےَ --	----	ਅਸਟਮੀ ਅਸਟ ਸਿਧਿ ਬੁਧਿ ਸਾਧੈ ॥
سچُ نِہکیولُ کرمِارادھےَ --	----	ਸਚੁ ਨਿਹਕੇਵਲੁ ਕਰਮਿ ਅਰਾਧੈ ॥
پئُݨ پاݨی اگنی بِسراۓ --	----	ਪਉਣ ਪਾਣੀ ਅਗਨੀ ਬਿਸਰਾਉ ॥
تہی نِرنّجنُ ساچو ناۓ --	----	ਤਹੀ ਨਿਰੰਜਨੁ ਸਾਚੋ ਨਾਉ ॥
تِس مہِ منُویا رہیا لِو لاۓ --	----	ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥
پّرݨوتِ نانکُ کالُ ن کھاۓ --10--	----	ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥
ناۓ نئُمی نوے ناتھ نو کھنّڈا --	----	ਨਾਉ ਨਉਮੀ ਨਵੇ ਨਾਥ ਨਵ ਖੰਡਾ ॥
گھٹِ گھٹِ ناتھُ مہا بلونّڈا --	----	ਘਟਿ ਘਟਿ ਨਾਥੁ ਮਹਾ ਬਲਵੰਡਾ ॥
آئی پُوتا اِہُ جگُ سارا --	----	ਆਈ ਪੂਤਾ ਇਹੁ ਜਗੁ ਸਾਰਾ ॥
پّربھ آدیسُ آدِ رکھوارا --	Page# [840]	ਪ੍ਰਭ ਆਦੇਸੁ ਆਦਿ ਰਖਵਾਰਾ ॥
آدِ جُگادی ہے بھی ہوگُ --	----	ਆਦਿ ਜੁਗਾਦੀ ਹੈ ਭੀ ਹੋਗੁ ॥
اوہُ اپرنّپرُ کرݨےَ جوگُ --11--	----	ਓਹੁ ਅਪਰੰਪਰੁ ਕਰਣੈ ਜੋਗੁ ॥੧੧॥
دسمی نامُ دانُ اِسنانُ --	----	ਦਸਮੀ ਨਾਮੁ ਦਾਨੁ ਇਸਨਾਨੁ ॥
اندِنُ مجنُ سچا گُݨ گِیانُ --	----	ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
سچِ میَلُ ن لاگےَ بھّرمُ بھءُ بھاگےَ --	----	ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
بِلمُ ن تُوٹِس کاچےَ تاگےَ --	----	ਬਿਲਮੁ ਨ ਤੂਟਸਿ ਕਾਚੈ ਤਾਗੈ ॥
جِءُ تاگا جگُ ایوے جاݨہُ --	----	ਜਿਉ ਤਾਗਾ ਜਗੁ ਏਵੈ ਜਾਣਹੁ ॥
استھِرُ چیِتُ ساچِ رنّگُ ماݨہُ --12--	----	ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥
ایکادسی اِکُ رِدےَ وساوےَ --	----	ਏਕਾਦਸੀ ਇਕੁ ਰਿਦੈ ਵਸਾਵੈ ॥

ہِنّسا ممتا موہُ چُکاوے --	----	ਹਿੰਸਾ ਮਮਤਾ ਮੋਹੁ ਚੁਕਾਵੈ ॥
پھلُ پاوے بّرتُ آتم چینے --	----	ਫਲੁ ਪਾਵੈ ਬ੍ਰਤੁ ਆਤਮ ਚੀਨੈ ॥
پاکھنّڈِ راچِ تتُ نہی بینے --	----	ਪਾਖੰਡਿ ਰਾਚਿ ਤਤੁ ਨਹੀ ਬੀਨੈ ॥
نِرملُ نِراہارُ نہکیولُ --	----	ਨਿਰਮਲੁ ਨਿਰਾਹਾਰੁ ਨਿਹਕੇਵਲੁ ॥
سُوچے ساچے نا لاگے ملُ --13--	----	ਸੂਚੈ ਸਾਚੇ ਨਾ ਲਾਗੈ ਮਲੁ ॥੧੩॥
جہ دیکھءُ تہ ایکو ایکا --	----	ਜਹ ਦੇਖਉ ਤਹ ਏਕੋ ਏਕਾ ॥
ہورِ جیء اُپاۓ ویکو ویکا --	----	ਹੋਰਿ ਜੀਅ ਉਪਾਏ ਵੇਕੋ ਵੇਕਾ ॥
پھلوہار کیۓ پھلُ جاءِ --	----	ਫਲੋਹਾਰ ਕੀਏ ਫਲੁ ਜਾਇ ॥
رس کس کھاۓ سادُ گاوءِ --	----	ਰਸ ਕਸ ਖਾਏ ਸਾਦੁ ਗਾਵਇ ॥
کُوڑے لالِچ لپٹے لپٹاءِ --	----	ਕੂੜੈ ਲਾਲਚਿ ਲਪਟੈ ਲਪਟਾਇ ॥
چھُوٹے گُرمُکھِ ساچُ کماءِ --14--	----	ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥
دُیادِس مُدّرا منُ ائُدھُوتا --	----	ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥
اِہنِس جاگہِ کبہِ ن سُوتا --	----	ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥
جاگتُ جاگِ رہے لِو لاءِ --	----	ਜਾਗਤੁ ਜਾਗਿ ਰਹੈ ਲਿਵ ਲਾਇ ॥
گُر پرچے تِسُ کالُ ن کھاءِ --	----	ਗੁਰ ਪਰਚੈ ਤਿਸੁ ਕਾਲੁ ਨ ਖਾਇ ॥
اتیت بھۓ مارے بیرائی --	----	ਅਤੀਤ ਭਏ ਮਾਰੇ ਬੈਰਾਈ ॥
پّرنوتِ نانک تہ لِو لائی --15--	----	ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥
دُیادسی دئِیا دانُ کرِ جانڑے --	----	ਦੁਆਦਸੀ ਦਇਆ ਦਾਨੁ ਕਰਿ ਜਾਣੈ ॥
باہرِ جاتو بھیترِ آنڑے --	----	ਬਾਹਰਿ ਜਾਤੋ ਭੀਤਰਿ ਆਣੈ ॥

برتی برت رہے نِہکام -- ---- ਬਰਤੀ ਬਰਤ ਰਹੈ ਨਿਹਕਾਮ ॥

اجپا جاپُ جپے مُکھِ نام -- ---- ਅਜਪਾ ਜਾਪੁ ਜਪੈ ਮੁਖਿ ਨਾਮ ॥

تِین بھوݨ مہِ ایکو جاݨے -- ---- ਤੀਨਿ ਭਵਣ ਮਹਿ ਏਕੋ ਜਾਣੈ ॥

سبھِ سُچِ سنّجم ساچُ پچھاݨے --16-- ---- ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥

تیرِس ترور سمُد کنارے -- ---- ਤੇਰਸਿ ਤਰਵਰ ਸਮੁਦ ਕਨਾਰੈ ॥

انّمرِتُ مُولُ سِکھرِ لِو تارے -- ---- ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥

ڈر ڈرِ مرے ن بُوڈے کوءِ -- ---- ਡਰ ਡਰਿ ਮਰੈ ਨ ਬੂਡੈ ਕੋਇ ॥

نِڈرُ بُوڈِ مرے پتِ کھوءِ -- ---- ਨਿਡਰੁ ਬੂਡਿ ਮਰੈ ਪਤਿ ਖੋਇ ॥

ڈر مہِ گھرُ گھر مہِ ڈرُ جاݨے -- ---- ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥

تکھتِ[1] نِواسُ سچُ منِ بھاݨے --17-- | ---- ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥

[1]تخت-

چئُدِس چئُتھے تھاوہِ لہِ پاوے -- ---- ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥

راجس تامس ست کال سماوے -- ---- ਰਾਜਸ ਤਾਮਸ ਸਤ ਕਾਲ ਸਮਾਵੈ ॥

سسِیئر کے گھرِ سُورُ سماوے -- ---- ਸਸੀਅਰ ਕੈ ਘਰਿ ਸੂਰੁ ਸਮਾਵੈ ॥

جوگ جُگتِ کی کِیمتِ[1] پاوے -- | [1]قیمتِ- ---- ਜੋਗ ਜੁਗਤਿ ਕੀ ਕੀਮਤਿ ਪਾਵੈ ॥

چئُدِس بھون پاتال سمائے -- ---- ਚਉਦਸਿ ਭਵਨ ਪਾਤਾਲ ਸਮਾਏ ॥

کھنّڈ برہمنّڈ رہِیا لِو لائے --18-- ---- ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥

اماوسِیا چنّدُ گُپتُ گَیݨارِ -- ---- ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥

بُوجھہُ گِیانی سبدُ بیچارِ -- ---- ਬੂਝਹੁ ਗਿਆਨੀ ਸਬਦੁ ਬੀਚਾਰਿ ॥

سسِیئرُ گگنِ جوتِ تہِ لوئی -- ---- ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥

کرِ کرِ ویکھے کرتا سوئی --	----	ਕਰਿ ਕਰਿ ਵੇਖੈ ਕਰਤਾ ਸੋਈ ॥
گُر تے دِسے سو تِس ہی ماہِ --	----	ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥
منمُکھِ بھُولے آوہِ جاہِ --19--	----	ਮਨਮੁਖਿ ਭੂਲੇ ਆਵਹਿ ਜਾਹਿ ॥੧੯॥
گھرُ درُ تھاپ تھِرُ تھانِ سُہاوے --	----	ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥
آپُ پچھانے جا ستِگُرُ پاوے --	----	ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥
جہ آسا تہ بِنسِ بِناسا --	----	ਜਹ ਆਸਾ ਤਹ ਬਿਨਸਿ ਬਿਨਾਸਾ ॥
پھُوٹے کھپرُ دُبِدھا منسا --	----	ਫੂਟੈ ਖਪਰੁ ਦੁਬਿਧਾ ਮਨਸਾ ॥
ممتا جال تے رہے اُداسا --	----	ਮਮਤਾ ਜਾਲ ਤੇ ਰਹੈ ਉਦਾਸਾ ॥
پرنوتِ نانک ہم تا کے داسا --1--20--	----	ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥
بِلاولُ مہلا[1] 3 وار ست گھرُ 10 | محلا[1]	----	ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ੴ ستگر پرسادِ --	Page# [841]	ੴ ਸਤਿਗੁਰ ਪ੍ਰਸਾਦਿ ॥
آدِت وارِ آدِ پُرکھُ ہے سوئی --	----	ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥
آپے ورتے اورُ ن کوئی --	----	ਆਪੇ ਵਰਤੈ ਅਵਰੁ ਨ ਕੋਈ ॥
اوتِ پوتِ جگ رہِیا پروئی --	----	ਓਤਿ ਪੋਤਿ ਜਗੁ ਰਹਿਆ ਪਰੋਈ ॥
آپے کرتا کرے سُ ہوئی --	----	ਆਪੇ ਕਰਤਾ ਕਰੈ ਸੁ ਹੋਈ ॥
نامِ رتے سدا سُکھُ ہوئی --	----	ਨਾਮਿ ਰਤੇ ਸਦਾ ਸੁਖੁ ਹੋਈ ॥
گرمُکھِ ورلا بُوجھے کوئی --1--	----	ਗੁਰਮੁਖਿ ਵਿਰਲਾ ਬੂਝੈ ਕੋਈ ॥੧॥
ہِردے جپنی جپءُ گُنتاسا --	----	ਹਿਰਦੈ ਜਪਨੀ ਜਪਉ ਗੁਣਤਾਸਾ ॥

ہرِ اگم اگوچرُ اپرنّپر سُیامی		ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ
جن پگِ لگِ دھِیاوءُ ہوءِ داسنِ داسا	----	ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥
--1-- رہاءُ --		
سوموارِ سچِ رہِیا سماءِ --	----	ਸੋਮਵਾਰਿ ਸਚਿ ਰਹਿਆ ਸਮਾਇ ॥
تِس کی کِیمتِ[1] کہی ن جاءِ -- | [1]قیمتِ-	----	ਤਿਸ ਕੀ ਕੀਮਤਿ ਕਹੀ ਨ ਜਾਇ ॥
آکھِ آکھِ رہے سبھِ لِو لاءِ --	----	ਆਖਿ ਆਖਿ ਰਹੇ ਸਭਿ ਲਿਵ ਲਾਇ ॥
جِسُ دیوےَ تِسُ ملےَ پاءِ --	----	ਜਿਸੁ ਦੇਵੈ ਤਿਸੁ ਪਲੈ ਪਾਇ ॥
اگم اگوچرُ لکھِیا ن جاءِ --	----	ਅਗਮ ਅਗੋਚਰੁ ਲਖਿਆ ਨ ਜਾਇ ॥
گُر کےَ سبدِ ہرِ رہِیا سماءِ --2--	----	ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥
منّگلِ مائِیا موہُ اُپائِیا --	----	ਮੰਗਲਿ ਮਾਇਆ ਮੋਹੁ ਉਪਾਇਆ ॥
آپے سِرِ سِرِ دھنّدھےَ لائِیا --	----	ਆਪੇ ਸਿਰਿ ਸਿਰਿ ਧੰਧੈ ਲਾਇਆ ॥
آپِ بُجھاۓ سوئی بُوجھےَ --	----	ਆਪਿ ਬੁਝਾਏ ਸੋਈ ਬੂਝੈ ॥
گُر کےَ سبدِ درُ گھرُ سُوجھےَ --	----	ਗੁਰ ਕੈ ਸਬਦਿ ਦਰੁ ਘਰੁ ਸੂਝੈ ॥
پ٘ریم بھگتِ کرے لِو لاءِ --	----	ਪ੍ਰੇਮ ਭਗਤਿ ਕਰੇ ਲਿਵ ਲਾਇ ॥
ہئُمےَ ممتا سبدِ جلاءِ --3--	----	ਹਉਮੈ ਮਮਤਾ ਸਬਦਿ ਜਲਾਇ ॥੩॥
بُدھوارِ آپے بُدھِ سارُ --	----	ਬੁਧਵਾਰਿ ਆਪੇ ਬੁਧਿ ਸਾਰੁ ॥
گُرمُکھِ کرنْی سبدُ وِیچارُ --	----	ਗੁਰਮੁਖਿ ਕਰਣੀ ਸਬਦੁ ਵੀਚਾਰੁ ॥
نامِ رتے منُ نِرملُ ہوءِ --	----	ਨਾਮਿ ਰਤੇ ਮਨੁ ਨਿਰਮਲੁ ਹੋਇ ॥
ہرِ گُنْ گاوےَ ہئُمےَ ملُ کھوءِ --	----	ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥

دِرِ سچےَ سد سوبھا پاۓ --	----	ਦਰਿ ਸਚੈ ਸਦ ਸੋਭਾ ਪਾਏ ॥
نامِ رتے گُر سبدِ سُہاۓ --4--	----	ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥
لاہا نامُ پاۓ گُر دُیارِ --	----	ਲਾਹਾ ਨਾਮੁ ਪਾਏ ਗੁਰ ਦੁਆਰਿ ॥
آپے دیوےَ دیوݨہارُ --	----	ਆਪੇ ਦੇਵੈ ਦੇਵਣਹਾਰੁ ॥
جو دیوےَ تِس کءُ بلِ جائیۓَ --	----	ਜੋ ਦੇਵੈ ਤਿਸ ਕਉ ਬਲਿ ਜਾਈਐ ॥
گُر پرسادی آپُ گوائیۓَ --	----	ਗੁਰ ਪਰਸਾਦੀ ਆਪੁ ਗਵਾਈਐ ॥
نانک نامُ رکھہُ اُر دھارِ --	----	ਨਾਨਕ ਨਾਮੁ ਰਖਹੁ ਉਰ ਧਾਰਿ ॥
دیوݨہارے کءُ جَیکارُ --5--	----	ਦੇਵਣਹਾਰੇ ਕਉ ਜੈਕਾਰੁ ॥੫॥
وِیروارِ وِیر بھرمِ بھُلاۓ --	----	ਵੀਰਵਾਰਿ ਵੀਰ ਭਰਮਿ ਭੁਲਾਏ ॥
پّریت بھُوت سبھِ دُوجےَ لاۓ --	----	ਪ੍ਰੇਤ ਭੂਤ ਸਭਿ ਦੂਜੈ ਲਾਏ ॥
آپِ اُپاۓ کرِ وکھےَ ویکا --	----	ਆਪਿ ਉਪਾਏ ਕਰਿ ਵੇਖੈ ਵੇਕਾ ॥
سبھنا کرتے تیری ٹیکا --	----	ਸਭਨਾ ਕਰਤੇ ਤੇਰੀ ਟੇਕਾ ॥
جیء جنّت تیری سرݨائی --	----	ਜੀਅ ਜੰਤ ਤੇਰੀ ਸਰਣਾਈ ॥
سو ملےَ جِسُ لَیہِ مِلائی --6--	----	ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥
سُکّروارِ پّربھُ رہِیا سمائی --	----	ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥
آپِ اُپاءِ سبھ کِیمتِ[1] پائی -- | [1]قیمتِ-	----	ਆਪਿ ਉਪਾਇ ਸਭ ਕੀਮਤਿ ਪਾਈ ॥
گُرمُکھِ ہووےَ سُ کرےَ بیچارُ --	----	ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥
سچُ سنّجمُ کرݨی ہےَ کار --	----	ਸਚੁ ਸੰਜਮੁ ਕਰਣੀ ਹੈ ਕਾਰ ॥
ورتُ نیمُ نِتاپّرتِ پُوجا --	----	ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥

بِنُ بُوجھے سبھُ بھاءُ ہےَ دُوجا --7--	----	ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥
چھنِچھرواِرِ سئُݨ ساست بیِچارُ --	----	ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥
ہئُمےَ میرا بھرمےَ سنّسارُ --	----	ਹਉਮੈ ਮੇਰਾ ਭਰਮੈ ਸੰਸਾਰੁ ॥
منمُکھُ انّدھا دُوجےَ بھاءِ --	----	ਮਨਮੁਖੁ ਅੰਧਾ ਦੂਜੈ ਭਾਇ ॥
جم در بادھا چوٹا کھاءِ --	----	ਜਮ ਦਰ ਬਾਧਾ ਚੋਟਾ ਖਾਇ ॥
گُر پرسادی سدا سُکھُ پاۓ --	----	ਗੁਰ ਪਰਸਾਦੀ ਸਦਾ ਸੁਖੁ ਪਾਏ ॥
سچُ کرݨی ساچِ لِو لاۓ --8--	----	ਸਚੁ ਕਰਣੀ ਸਾਚਿ ਲਿਵ ਲਾਏ ॥੮॥
ستِگُرُ سیوہِ سے وڈبھاگی --	----	ਸਤਿਗੁਰੁ ਸੇਵਹਿ ਸੇ ਵਡਭਾਗੀ ॥
ہئُمےَ مارِ سچِ لِو لاگی --	----	ਹਉਮੈ ਮਾਰਿ ਸਚਿ ਲਿਵ ਲਾਗੀ ॥
تیرےَ رنّگِ راتے سہجِ سُبھاءِ --	----	ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥
تُو سُکھداتا لَیہِ مِلاءِ --	----	ਤੂ ਸੁਖਦਾਤਾ ਲੈਹਿ ਮਿਲਾਇ ॥
ایکس تے دُوجا ناہی کوءِ --	Page# [842]	ਏਕਸ ਤੇ ਦੂਜਾ ਨਾਹੀ ਕੋਇ ॥
گُرمُکھِ بُوجھےَ سوجھی ہوءِ --9--	----	ਗੁਰਮੁਖਿ ਬੂਝੈ ਸੋਝੀ ਹੋਇ ॥੯॥
پنّدرہ تھِتیِں تےَ ست وار --	----	ਪੰਦ੍ਰਹ ਥਿਤੀ ਤੈ ਸਤ ਵਾਰ ॥
ماہا رُتی آوہِ وار وار --	----	ਮਾਹਾ ਰੁਤੀ ਆਵਹਿ ਵਾਰ ਵਾਰ ॥
دِنسُ رَیݨِ تِوےَ سنّسارُ --	----	ਦਿਨਸੁ ਰੈਣਿ ਤਿਵੈ ਸੰਸਾਰੁ ॥
آوا گئُݨُ کِیا کرتارِ --	----	ਆਵਾ ਗਉਣੁ ਕੀਆ ਕਰਤਾਰਿ ॥
نِہچلُ ساچُ رہِیا کل دھارِ --	----	ਨਿਹਚਲੁ ਸਾਚੁ ਰਹਿਆ ਕਲ ਧਾਰਿ ॥

نانکؐ گُرمُکھِ بُوجھےَ کو سبدُ وِیچارِ --1--10--	----	ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥
بِلاولُ مہلا[1] 3 -- | [1]محلا-	----	ਬਿਲਾਵਲੁ ਮਹਲਾ ੩ ॥
آدِ پُرکھُ آپے سّرِسٹِ ساجے --	----	ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥
جیء جنّت مائِیا موہِ پاجے --	----	ਜੀਅ ਜੰਤ ਮਾਇਆ ਮੋਹਿ ਪਾਜੇ ॥
دُوجےَ بھاءِ پرپنّچِ لاگے --	----	ਦੂਜੈ ਭਾਇ ਪਰਪੰਚਿ ਲਾਗੇ ॥
آوہِ جاوہِ مرہِ ابھاگے --	----	ਆਵਹਿ ਜਾਵਹਿ ਮਰਹਿ ਅਭਾਗੇ ॥
ستِگرِ بھیٹِۓَ سوجھی پاءِ --	----	ਸਤਿਗੁਰਿ ਭੇਟਿਐ ਸੋਝੀ ਪਾਇ ॥
پرپنّچُ چُوکےَ سچِ سماءِ --1--	----	ਪਰਪੰਚੁ ਚੂਕੈ ਸਚਿ ਸਮਾਇ ॥੧॥
جا کےَ مستکِ لِکھِیا لیکھُ --	----	ਜਾ ਕੈ ਮਸਤਕਿ ਲਿਖਿਆ ਲੇਖੁ ॥
تا کےَ منِ وسِیا پّربھُ ایکُ --1-- رہاءُ --	----	ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥
سّرِسٹِ اُپاءِ آپے سبھُ وکھےَ --	----	ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥
کوءِ ن میٹِۓَ تیرےَ لیکھےَ --	----	ਕੋਇ ਨ ਮੇਟੈ ਤੇਰੈ ਲੇਖੈ ॥
سِدھ سادھِک جے کو کہےَ کہاۓ --	----	ਸਿਧ ਸਾਧਿਕ ਜੇ ਕੋ ਕਹੈ ਕਹਾਏ ॥
بھرمے بھُولا آوےَ جاۓ --	----	ਭਰਮੇ ਭੂਲਾ ਆਵੈ ਜਾਏ ॥
ستِگُرُ سیوےَ سو جنُ بُوجھےَ --	----	ਸਤਿਗੁਰੁ ਸੇਵੈ ਸੋ ਜਨੁ ਬੂਝੈ ॥
ہئُمےَ مارے تا درُ سُوجھےَ --2--	----	ਹਉਮੈ ਮਾਰੇ ਤਾ ਦਰੁ ਸੂਝੈ ॥੨॥
ایکسُ تے سبھُ دُوجا ہُویا --	----	ਏਕਸੁ ਤੇ ਸਭੁ ਦੂਜਾ ਹੂਆ ॥

ایکو ورتے اور ن بییا --	----	ਏਕੋ ਵਰਤੈ ਅਵਰੁ ਨ ਬੀਆ ॥
دوجے تے جے ایکو جانے --	----	ਦੂਜੇ ਤੇ ਜੇ ਏਕੋ ਜਾਣੈ ॥
[1]نیشانے- | گر کے سبد ہر در نیسانے[1] --	----	ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥
ستگر بھیٹے تا ایکو پائے --	----	ਸਤਿਗੁਰੁ ਭੇਟੇ ਤਾ ਏਕੋ ਪਾਏ ॥
وچہ دوجا ٹھاک رہائے --3--	----	ਵਿਚਹੁ ਦੂਜਾ ਠਾਕਿ ਰਹਾਏ ॥੩॥
[1]صاحب- | جس دا ساہب[1] ڈاڈھا ہوء --	----	ਜਿਸ ਦਾ ਸਾਹਿਬੁ ਡਾਢਾ ਹੋਇ ॥
تس نو مار ن ساکے کوء --	----	ਤਿਸ ਨੋ ਮਾਰਿ ਨ ਸਾਕੈ ਕੋਇ ॥
| ساہب[1] کی سیوک رہے سرنائی -- [1]صاحب-	----	ਸਾਹਿਬ ਕੀ ਸੇਵਕੁ ਰਹੈ ਸਰਣਾਈ ॥
[1]بخشے- | آپے بکھسے[1] دے وڈیائی --	----	ਆਪੇ ਬਖਸੇ ਦੇ ਵਡਿਆਈ ॥
تس تے اوپر ناہی کوء --	----	ਤਿਸ ਤੇ ਊਪਰਿ ਨਾਹੀ ਕੋਇ ॥
کئن ڈرے ڈر کس کا ہوء --4--	----	ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥
گرمتی سانت وسے سریر --	----	ਗੁਰਮਤੀ ਸਾਂਤਿ ਵਸੈ ਸਰੀਰ ॥
سبد چینہ پھر لگے ن پیر --	----	ਸਬਦੁ ਚੀਨਿ੍ ਫਿਰਿ ਲਗੈ ਨ ਪੀਰ ॥
آوے ن جاء نا دکھ پائے --	----	ਆਵੈ ਨ ਜਾਇ ਨਾ ਦੁਖੁ ਪਾਏ ॥
نامے راتے سہج سمائے --	----	ਨਾਮੇ ਰਾਤੇ ਸਹਜਿ ਸਮਾਏ ॥
[1]حدور- | نانک گرمکھ ویکھے ہدور[1] --	----	ਨਾਨਕ ਗੁਰਮੁਖਿ ਵੇਖੈ ਹਦੂਰਿ ॥
میرا پربھ سد رہیا بھرپور --5--	----	ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥
اک سیوک اک بھرم بھلائے --	----	ਇਕਿ ਸੇਵਕ ਇਕਿ ਭਰਮਿ ਭੁਲਾਏ ॥
آپے کرے ہر آپ کرائے --	----	ਆਪੇ ਕਰੇ ਹਰਿ ਆਪਿ ਕਰਾਏ ॥

ایکو ورتےَ اوُر ن کوءِ -- ---- ਏਕੋ ਵਰਤੈ ਅਵਰੁ ਨ ਕੋਇ ॥

منِ روُس کیِجےَ جے دوُجا ہوءِ -- ---- ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥

ستِگُرُ سیوے کرݨی ساری -- ---- ਸਤਿਗੁਰੁ ਸੇਵੇ ਕਰਣੀ ਸਾਰੀ ॥

درِ ساچےَ ساچے وِیچاری --6-- ---- ਦਰਿ ਸਾਚੈ ਸਾਚੇ ਵੀਚਾਰੀ ॥੬॥

تھِتی وار سبھِ سبدِ سُہائے -- ---- ਥਿਤੀ ਵਾਰ ਸਭਿ ਸਬਦਿ ਸੁਹਾਏ ॥

ستِگُرُ سیوے تا پھلُ پائے -- ---- ਸਤਿਗੁਰੁ ਸੇਵੇ ਤਾ ਫਲੁ ਪਾਏ ॥

تھِتی وار سبھِ آوہِ جاہِ -- ---- ਥਿਤੀ ਵਾਰ ਸਭਿ ਆਵਹਿ ਜਾਹਿ ॥

گُر سبدُ َنہچلُ سدا سچِ سماہِ -- ---- ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥

تھِتی وار تا جا سچِ راتے -- ---- ਥਿਤੀ ਵਾਰ ਤਾ ਜਾ ਸਚਿ ਰਾਤੇ ॥

بِنُ ناوےَ سبھِ بھرمہِ کاچے --7-- ---- ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥

منمُکھ مرہِ مرِ بگتی جاہِ -- ---- ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥

ایکُ ن چیتہِ دوُجےَ لوبھاہِ -- ---- ਏਕੁ ਨ ਚੇਤਹਿ ਦੂਜੈ ਲੋਭਾਹਿ ॥

اچیت پِنّڈی اگیان انّدھارُ -- ---- ਅਚੇਤ ਪਿੰਡੀ ਅਗਿਆਨ ਅੰਧਾਰੁ ॥

بِنُ سبدےَ کِءُ پائے پارُ -- ---- ਬਿਨੁ ਸਬਦੈ ਕਿਉ ਪਾਏ ਪਾਰੁ ॥

آپِ اُپائے اُپاوݨہارُ -- ---- ਆਪਿ ਉਪਾਏ ਉਪਾਵਣਹਾਰੁ ॥

آپے کیِتوَنُ گُر وِیچارُ --8-- ---- ਆਪੇ ਕੀਤੋਨੁ ਗੁਰ ਵੀਚਾਰੁ ॥੮॥

بہُتے بھیکھ کرہِ بھیکھدھاری -- ---- ਬਹੁਤੇ ਭੇਖ ਕਰਹਿ ਭੇਖਧਾਰੀ ॥

بھوِ بھوِ بھرمہِ کاچی ساری -- ---- ਭਵਿ ਭਵਿ ਭਰਮਹਿ ਕਾਚੀ ਸਾਰੀ ॥

اَیتھےَ سُکھُ ن آگےَ ہوءِ -- ---- ਐਥੈ ਸੁਖੁ ਨ ਆਗੈ ਹੋਇ ॥

مَنمُکھ مُۓ اپݨا جنمُ کھوءِ --	----	ਮਨਮੁਖ ਮੁਏ ਅਪਣਾ ਜਨਮੁ ਖੋਇ ॥
سَتِگُرُ سیوے بھرمُ چُکاۓ --	Page# [843]	ਸਤਿਗੁਰੁ ਸੇਵੇ ਭਰਮੁ ਚੁਕਾਏ ॥
گھر ہی اندّرِ سچُ مہلُ[1] پاۓ --9-- | [1]محلُ-	----	ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
آپے پُورا کرے سُ ہوءِ --	----	ਆਪੇ ਪੂਰਾ ਕਰੇ ਸੁ ਹੋਇ ॥
ایہِ تھِتی وار دُوجا دوءِ --	----	ਏਹਿ ਥਿਤੀ ਵਾਰ ਦੂਜਾ ਦੋਇ ॥
سَتِگر باجھہُ انّدھ گُبارُ[1] -- | [1]غُبارُ-	----	ਸਤਿਗੁਰ ਬਾਝਹੁ ਅੰਧੁ ਗੁਬਾਰੁ ॥
تھِتی وار سیوہِ مُگدھ گوار --	----	ਥਿਤੀ ਵਾਰ ਸੇਵਹਿ ਮੁਗਧ ਗਵਾਰ ॥
نانکؑ گُرمُکھِ بُوجھے سوجھی پاءِ --	----	ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
اِکتُ نامِ سدا رہِیا سماءِ --10--2--	----	ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
بِلاولُ مہلا[1] 1 چھنّت دکھݨی | [1]محلا-	----	ਬਿਲਾਵਲੁ ਮਹਲਾ ੧ ਛੰਤ ਦਖਣੀ
ੴ سَتِگر پّرسادِ --	----	ੴ ਸਤਿਗੁਰ ਪ੍ਰਸਾਦਿ ॥
مُنّدھ نویلڑِییا گوئِلِ آئی رام --	----	ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥
مٹُکی ڈارِ دھری ہرِ لِو لائی رام --	----	ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
لِو لاءِ ہرِ سِءُ رہی گوئِلِ سہجِ سبدِ سِیگارِییا --	----	ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥

ਕਰ ਜੋੜਿ ਗੁਰ ਪਹਿ ਕਰਿ ਬਿਨੰਤੀ
ਮਿਲਹੁ ਸਾਚਿ ਪਿਆਰੀਆ ॥

کر جوڑ گُر پہِ کرِ بِنّتی
مِلہُ ساچ پیارِیا --

ਧਨ ਭਾਇ ਭਗਤੀ ਦੇਖਿ ਪ੍ਰੀਤਮ
ਕਾਮ ਕ੍ਰੋਧੁ ਨਿਵਾਰਿਆ ॥

دھن بھاءِ بھگتی دیکھِ پّرِیتم
کام کّرودھُ نِوارِیا --

ਨਾਨਕ ਮੁੰਧ ਨਵੇਲ ਸੁੰਦਰਿ
ਦੇਖਿ ਪਿਰੁ ਸਾਧਾਰਿਆ ॥੧॥

نانک مُنّدھ نویل سُنّدرِ
دیکھِ پِرُ سادھارِیا --1--

ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥

سچِ نویلڑِیۓ جوبنِ بالی رام --

ਆਉ ਨ ਜਾਉ ਕਹੀ
ਅਪਨੇ ਸਹ ਨਾਲੀ ਰਾਮ ॥

آءُ ن جاءُ کہی
اپنے سہ نالی رام --

ਨਾਹ ਅਪਨੇ ਸੰਗਿ ਦਾਸੀ
ਮੈ ਭਗਤਿ ਹਰਿ ਕੀ ਭਾਵਏ ॥

ناہ اپنے سنّگِ داسی
مَے بھگتِ ہرِ کی بھاوۓ --

ਅਗਾਧਿ ਬੋਧਿ ਅਕਥੁ ਕਥੀਐ
ਸਹਜਿ ਪ੍ਰਭ ਗੁਣ ਗਾਵਏ ॥

اگادھِ بودھِ اکتھُ کتھیۓ
سہجِ پّربھ گُݨ گاوۓ --

ਰਾਮ ਨਾਮ ਰਸਾਲ ਰਸੀਆ
ਰਵੈ ਸਾਚਿ ਪਿਆਰੀਆ ॥

رام نام رسال رسِییا
روَے ساچ پیارِیا --

ਗੁਰਿ ਸਬਦੁ ਦੀਆ ਦਾਨੁ ਕੀਆ
ਨਾਨਕਾ ਵੀਚਾਰੀਆ ॥੨॥

گُرِ سبدُ دِییا دانُ کِیا
نانکا وِیچارِیا --2--

ਸ੍ਰੀਧਰ ਮੋਹਿਅੜੀ
ਪਿਰ ਸੰਗਿ ਸੂਤੀ ਰਾਮ ॥

سّرِیدھر موہِئڑی
پِر سنّگِ سُوتی رام --

گُر کے بھاءِ چلو
ساچِ سنگُوتی رام --

ਗੁਰ ਕੈ ਭਾਇ ਚਲੋ
ਸਾਚਿ ਸੰਗੂਤੀ ਰਾਮ ॥

دھن ساچِ سنگُوتی ہرِ سنگِ سُوتی
سنگِ سکھی سہیلیا --

ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ
ਸੰਗਿ ਸਖੀ ਸਹੇਲੀਆ ॥

اِک بھاءِ اِک منِ نامُ وسِیا
ستِگُرو ہم میلیا --

ਇਕ ਭਾਇ ਇਕ ਮਨਿ ਨਾਮੁ ਵਸਿਆ
ਸਤਿਗੁਰੂ ਹਮ ਮੇਲੀਆ ॥

دِنُ رَینِ گھڑی ن چسا وِسرے
ساسِ ساسِ نرنّجنو --

ਦਿਨੁ ਰੈਣਿ ਘੜੀ ਨ ਚਸਾ ਵਿਸਰੈ
ਸਾਸਿ ਸਾਸਿ ਨਿਰੰਜਨੋ ॥

سبدِ جوتِ جگاءِ دِیپکُ
نانکا بھءُ بھنّجنو --3--

ਸਬਦਿ ਜੋਤਿ ਜਗਾਇ ਦੀਪਕੁ
ਨਾਨਕਾ ਭਉ ਭੰਜਨੋ ॥੩॥

جوتِ سبائِڑیئے ترِبھوڻ سارے رام --

ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥

گھٹِ گھٹِ روِ رہِیا
الکھ اپارے رام --

ਘਟਿ ਘਟਿ ਰਵਿ ਰਹਿਆ
ਅਲਖ ਅਪਾਰੇ ਰਾਮ ॥

الکھ اپار اپارُ ساچا
آپُ مارِ ملائیئے --

ਅਲਖ ਅਪਾਰ ਅਪਾਰੁ ਸਾਚਾ
ਆਪੁ ਮਾਰਿ ਮਿਲਾਈਐ ॥

ہئُمے ممتا لوبھُ جالہُ
سبدِ مَیلُ چُکائیئے --

ਹਉਮੈ ਮਮਤਾ ਲੋਭੁ ਜਾਲਹੁ
ਸਬਦਿ ਮੈਲੁ ਚੁਕਾਈਐ ॥

درِ جاءِ درسنُ کری بھاڻے
تارِ تارڻہاریا --

ਦਰਿ ਜਾਇ ਦਰਸਨੁ ਕਰੀ ਭਾਣੈ
ਤਾਰਿ ਤਾਰਣਹਾਰਿਆ ॥

ہرِ نامُ انّمرِتُ چاکھِ ترِپتی ناںکا اُر دھارِیا --4--1--	----	ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
بِلاولُ مہلا[1] 1 -- | محلا[1]	----	ਬਿਲਾਵਲੁ ਮਹਲਾ ੧ ॥
مےَ منِ چاءُ گھݨا ساچِ وِگاسی رام --	----	ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
موہی پّریم پِرے پّربھِ اِبناسی رام --	----	ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
اوِگتو ہرِ ناتھُ ناتھہ تِسےَ بھاوےَ سو تھیئےَ --	----	ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
کِرپالُ سدا دئِیالُ داتا جِیا اندّرِ توُں جیئےَ --	----	ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
مےَ اورُ گِیانُ ن دھِیانُ پوُجا ہرِ نامُ انترِ وسِ رہے --	----	ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥
بھیکھُ بھونی ہٹھُ ن جانا ناںکا سچُ گہِ رہے --1--	Page# [844]	ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥
بھِنّڑی رَیݨِ بھلی دِنس سُہاۓ رام --	----	ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥
نِج گھرِ سُوتڑِیۓ پِرمُ جگاۓ رام --	----	ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥

نو ہانِڑ نو دھن سبدِ جاگی آپنڑے پِر بھاِڑییا --	----	ਨਵ ਹਾਨਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥
تجِ کُوڑُ کپٹُ سُبھاءُ دُوجا چاکری لوکاِڑییا --	----	ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥
مےَ نامُ ہرِ کا ہارُ کنّٹھے ساچ سبدُ نِیساِڑیا[1] -- | [1]نِیشاِڑیا-	----	ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥
کر جوڑِ نانکُ ساچُ ماگےَ ندرِ کرِ تُدھُ بھاِڑیا --2--	----	ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
جاگُ سلونڑِیۓ بولےَ گُربانڑی رام --	----	ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
جِنِ سُنڑِ منّنِئڑی اکتھ کہانڑی رام --	----	ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
اکتھ کہانڑی پدُ نِربانڑی کو وِرلا گُرمُکھِ بُوجھۓ --	----	ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥
اوہُ سبدِ سماۓ آپُ گواۓ تّرِبھونڑ سوجھی سُوجھۓ --	----	ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥
رہےَ اتِیتُ اپرنّپرِ راتا ساچُ منِ گُنڑ سارِیا --	----	ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥

اوہُ پُورِ رہِیا سرب ٹھائی نانکا اُرِ دھارِیا ـ ـ3ـ ـ	----	ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥
مہلِ[1] بُلائِڑِیۓ بھگتِ سنیہی رام ـ ـ | [1]محلِ-	----	ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥
گُرمتِ منِ رہسی سِیجھسِ دیہی رام ـ ـ	----	ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥
منُ مارِ رِجھےَ سبدِ سِجھےَ ترّےَ لوک ناتھُ پچھاݨۓ ـ ـ	----	ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥
منُ ڈِیگِ ڈولِ ن جاءِ کت ہی آپݨا پِرُ جاݨۓ ـ ـ	----	ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥
مےَ آدھارُ تیرا تُو کھسمُ[1] میرا مےَ تاݨُ تِکیا تیرئو ـ ـ | [1]خصمُ-	----	ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥
ساچِ سُوچا سدا نانک گُر سبدِ جھگرُ نِبیرئو ـ ـ4ـ ـ2ـ ـ	----	ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥
چھنّت بِلاولُ مہلا[1] 4 منّگل | [1]محلا-	----	ਛੰਤ ਬਿਲਾਵਲੁ ਮਹਲਾ ੪ ਮੰਗਲ
ੴ سِتگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
میرا ہرِ پّربھُ سیجےَ آئِیا منُ سُکھِ سماݨا رام ـ ـ	----	ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥

گُرِ تُٹھے ہرِ پرّبھُ پائِیا رنّگِ رلِیا ماݨا رام ــ	----	ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥
وڈبھاگیا سوہاگݨی ہرِ مستکِ ماݨا رام ــ	----	ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥
ہرِ پرّبھُ ہرِ سوہاگُ ہےَ نانک منِ بھاݨا رام ــ1ــ	----	ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥
نِنّماݨیا ہرِ ماݨُ ہےَ ہرِ پرّبھُ ہرِ آپےَ رام ــ	----	ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥
گُرمُکھِ آپُ گوائِیا نِت ہرِ ہرِ جاپےَ رام ــ	----	ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥
میرے ہرِ پرّبھ بھاوےَ سو کرےَ ہرِ رنّگِ ہرِ راپےَ رام ــ	----	ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥
جنُ نانکُ سہجِ مِلائِیا ہرِ رسِ ہرِ دھرّاپےَ رام ــ2ــ	----	ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥
ماݨس جنمِ ہرِ پائیئےَ ہرِ راوݨ ویرا رام ــ	----	ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥
گُرمُکھِ مِلُ سوہاگݨی رنّگُ ہوءِ گھݨیرا رام ــ	----	ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥

جِن مانٔس جنمِ ن پائِیا تِنّہ بھاگُ منّدیرا رام --	----	ਜਿਨ ਮਾਣਸ ਜਨਮਿ ਨ ਪਾਇਆ ਤਿਨ੍ ਭਾਗੁ ਮੰਦੇਰਾ ਰਾਮ ॥
ہرِ ہرِ ہرِ ہرِ راکھُ پّربھ نانکُ جنُ تیرا رام --3--	----	ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥
گُرِ ہرِ پّربھُ اگمُ دِرڑائِیا منُ تنُ رنّگِ بھِینا رام --	----	ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥
بھگتِ وچھلُ ہرِ نامُ ہےَ گُرمُکھِ ہرِ لِینا رام --	----	ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥
بِنُ ہرِ نام ن جیِودے جِءُ جل بِنُ مِینا رام --	Page# [845]	ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥
سپھل جنمُ ہرِ پائِیا نانکُ پّربھِ کِینا رام --4--1--3--	----	ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥
بِلاولُ مہلا[1] 4 سلوکُ -- | محلا[1]	----	ਬਿਲਾਵਲੁ ਮਹਲਾ ੪ ਸਲੋਕੁ ॥
ہرِ پّربھُ سجنُ لوڑِ لہُ منِ وسےَ وڈبھاگُ --	----	ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥
گُرِ پوُرےَ ویکھالِیا نانک ہرِ لِو لاگُ --1--	----	ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥
چھنّت --	----	ਛੰਤ ॥

میرا ہرِ پربھُ راوݨِ آئیا ہئُمَے بِکھُ جھاگے رام --	----	ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ ॥
گُرمتِ آپُ مِٹائیا ہرِ ہرِ لِو لاگے رام --	----	ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ ॥
انّترِ کملُ پرگاسِیا گُر گیانی جاگے رام --	----	ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥
جن نانک ہرِ پرّبھُ پائیا پُورے وڈبھاگے رام --1--	----	ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥
ہرِ پرّبھُ ہرِ منِ بھائیا ہرِ نامِ ودھائی رام --	----	ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥
گُرِ پُورے پرّبھُ پائیا ہرِ ہرِ لِو لائی رام --	----	ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥
اگیانُ اندھیرا کٹیا جوتِ پر گٹیائی رام --	----	ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥
جن نانک نامُ ادھارُ ہے ہرِ نامِ سمائی رام --2--	----	ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥
دھن ہرِ پرّبھِ پیارے راوِییا جاں ہرِ پرّبھ بھائی رام --	----	ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ ॥

اکھی پّریم کسائییا ج ءُ بِلک مسائی رام ـــ	----	ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥
گُرِ پُورے ہرِ میلِیا ہرِ رسِ آگھائی رام ـــ	----	ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ ॥
جن نانک نامِ وِگسِیا ہرِ ہرِ لو لائی رام ــ3ــ	----	ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥
ہم مُورکھ مُگدھ مِلائِیا ہرِ کِرپا دھاری رام ـــ	----	ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ ॥
دھنُ دھنّنُ گُرُو ساباسِ ہےَ جِن ہئُمےَ ماری رام ـــ	----	ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ ॥
جِنّہ وڈبھا گیا وڈبھاگُ ہےَ ہرِ ہرِ اُر دھاری رام ـــ	----	ਜਿਨ੍ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ ॥
جن نانک نامُ سلاہِ[1] تُو نامے بلِہاری رام ــ4ــ2ــ4ــ |	----	ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥
[1]سلاحِ۔		
بِلاولُ مہلا[1] 5 چھنّت | [1]محلا۔	----	ਬਿਲਾਵਲੁ ਮਹਲਾ ੫ ਛੰਤ
ੴ سِتگُر پّرسادِ ـــ	----	ੴ ਸਤਿਗੁਰ ਪ੍ਰਸਾਦਿ ॥
منّگل ساج بھئِیا پّربھُ اپنا گائِیا رام ـــ	----	ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥

اِبناسی ور سُنِّیا مَنِ اُپجیا چائیا رام --	----	ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥
مَنِ پریتِ لاگے وڈے بھاگے کب ملیۓ پُورن پتے --	----	ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥
سہجے سمائیۓ گووِنّد پائیۓ دیہ سکھیۓ موہِ متے --	----	ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥
دِنُ رینْ ٹھاڈھی کرءُ سیوا پربھُ کون جُگتی پائیا --	----	ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥
بِنونّتِ نانک کرہُ کرپا لَیہُ موہِ لڑ لائیا --1--	----	ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥
بھئیا سماہڑا ہرِ رتنُ وِساہا رام --	----	ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥
کھوجی کھوج لدھا ہرِ سنّتن پاہا رام --	----	ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥
ملے سنّت پیارے دئیا دھارے کتھِ اکتھ بیچارو --	----	ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥
اِک چِتِ اِک منِ دھیاءِ سُیامی لاءِ پریتِ پیارو --	----	ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥
کر جوڑ پربھ پہ کرِ بِنّتی ملے ہرِ جس لاہا --	----	ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥

بِنونّتِ نانک داسُ تیرا میرا پّربھُ اگم اتھاہا --2--	----	ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥
ساہا اٹلُ گݨیا پُورن سنّجوگو رام --	----	ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥
سُکھہ سمُوہ بھئیا گئیا وِجوگو رام --	Page# [846]	ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥
مِل سنّت آئے پّربھ دھیائے بݨے اچرج جاڃیا --	----	ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆ ॥
مِل اِکتّر ہوئے سہجِ ڈھوئے مَن پّریت اُپجی ماڃیا --	----	ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥
مِل جوتِ جوتی اوتِ پوتی ہرِ نامُ سبھِ رس بھوگو --	----	ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥
بِنونّتِ نانک سبھ سنّتِ میلی پّربھُ کرݨ کارݨ جوگو --3--	----	ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥
بھونُ سُہاوڑا دھرتِ سبھاگی رام --	----	ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥
پّربھُ گھرِ آئڑا گُر چرݨی لاگی رام --	----	ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥
گُر چرݨی لاگی سہجِ جاگی سگل اِچھا پُنّنیا --	----	ਗੁਰ ਚਰਣੀ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥
میری آس پُوری سنّت دھُوری ہرِ ملے کنّت وِچھُنّنیا --	----	ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥

ਆਨੰਦ ਅਨਦਿਨੁ ਵਜਹਿ ਵਾਜੇ
ਅਹੰ ਮਤਿ ਮਨ ਕੀ ਤਿਆਗੀ ॥

آنند اندِنُ وجہِ واجے
اہنّ متِ من کی تیاگی --

ਬਿਨਵੰਤਿ ਨਾਨਕ ਸਰਣਿ ਸੁਆਮੀ
ਸੰਤਸੰਗਿ ਲਿਵ ਲਾਗੀ ॥੪॥੧॥

بِنونتِ نانکُ سرنِ سُیامی
سنتسنگِ لِو لاگی --4--1--

ਬਿਲਾਵਲੁ ਮਹਲਾ ੫ ॥

بِلاولُ مہلا[1] 5 -- | محلا[1]--

ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥

بھاگ سُلکھنّا ہرِ کنتُ ہمارا رام --

ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥

انہد باجِترّا تِسُ دھُنِ دربارا رام --

ਆਨੰਦ ਅਨਦਿਨੁ ਵਜਹਿ ਵਾਜੇ
ਦਿਨਸੁ ਰੈਣਿ ਉਮਾਹਾ ॥

آنند اندِنُ وجہِ واجے
دِنسُ رَینڑِ اُماہا --

ਤਹ ਰੋਗ ਸੋਗ ਨ ਦੂਖੁ ਬਿਆਪੈ
ਜਨਮ ਮਰਣੁ ਨ ਤਾਹਾ ॥

تہ روگ سوگ ن دوکھُ بِیاپے
جنم مرنُّ ن تاہا --

ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ
ਭਗਤਿ ਭਰੇ ਭੰਡਾਰਾ ॥

رِدھِ سِدھِ سُدھا رسُ انمّرِتُ
بھگتِ بھرے بھنڈّارا --

ਬਿਨਵੰਤਿ ਨਾਨਕ ਬਲਿਹਾਰਿ ਵੰਞਾ
ਪਾਰਬ੍ਰਹਮ ਪ੍ਰਾਨ ਅਧਾਰਾ ॥੧॥

بِنونتِ نانکُ بلِہارِ ونّجا
پاربرّہم پرّان ادھارا --1--

ਸੁਣਿ ਸਖੀਅ ਸਹੇਲੜੀਹੋ
ਮਿਲਿ ਮੰਗਲੁ ਗਾਵਹ ਰਾਮ ॥

سُنڑِ سکھیٔ سہیلڑیہو
مِلِ منگّلُ گاوہ رام --

ਮਨਿ ਤਨਿ ਪ੍ਰੇਮੁ ਕਰੇ
ਤਿਸੁ ਪ੍ਰਭ ਕਉ ਰਾਵਹ ਰਾਮ ॥

منِ تنِ پرّیمُ کرے
تِسُ پرّبھ کۓ راوہ رام --

ਕਰਿ ਪ੍ਰੇਮੁ ਰਾਵਹ ਤਿਸੈ ਭਾਵਹ
ਇਕ ਨਿਮਖ ਪਲਕ ਨ ਤਿਆਗੀਐ ॥

کرِ پرؔیمُ راوہ تسےَ بھاوہ
اِک نِمکھ پلک ن تیاگیۓ --

ਗਹਿ ਕੰਠਿ ਲਾਈਐ ਨਹ ਲਜਾਈਐ
ਚਰਨ ਰਜ ਮਨੁ ਪਾਗੀਐ ॥

گہِ کنّٹھِ لائیۓ نہ لجائیۓ
چرن رج منُ پاگیۓ --

ਭਗਤਿ ਠਗਉਰੀ ਪਾਇ ਮੋਹਹ
ਅਨਤ ਕਤਹੂ ਨ ਧਾਵਹ ॥

بھگتِ ٹھگئُری پاءِ موہہ
انت کتھُو ن دھاوہ --

ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ
ਅਮਰ ਪਦਵੀ ਪਾਵਹ ॥੨॥

بِنونّتِ نانک مِلِ سنّگِ ساجن
امر پدوی پاوہ --2--

ਬਿਸਮਨ ਬਿਸਮ ਭਈ
ਪੇਖਿ ਗੁਣ ਅਬਿਨਾਸੀ ਰਾਮ ॥

بِسمن بِسم بھئی
پیکھِ گُݨ اِبناسی رام --

ਕਰੁ ਗਹਿ ਭੁਜਾ ਗਹੀ
ਕਟਿ ਜਮ ਕੀ ਫਾਸੀ ਰਾਮ ॥

کرُ گہِ بھُجا گہی
کٹِ جم کی پھاسی رام --

ਗਹਿ ਭੁਜਾ ਲੀਨ੍ੀ ਦਾਸਿ ਕੀਨ੍ੀ
ਅੰਕੁਰਿ ਉਦੋਤੁ ਜਣਾਇਆ ॥

گہِ بھُجا لینّہی داسِ کینّہی
انکُرِ اُدوتُ جݨائیا --

ਮਲਨ ਮੋਹ ਬਿਕਾਰ ਨਾਠੇ
ਦਿਵਸ ਨਿਰਮਲ ਆਇਆ ॥

ملن موہ بِکار ناٹھے
دِوس نِرمل آئیا --

ਦ੍ਰਿਸਟਿ ਧਾਰੀ ਮਨਿ ਪਿਆਰੀ
ਮਹਾ ਦੁਰਮਤਿ ਨਾਸੀ ॥

دِرسٹِ دھاری منِ پِیاری
مہا دُرمتِ ناسی --

بِنونّتِ نانکؔ بھئی نِرمل پّربھ ملے اِبناسی --3--	----	ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥
سُورج کِرنِ ملے جل کا جلُ ہُویا رام --	----	ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
جوتی جوتِ رلی سنّپُورنُ تھِیا رام --	----	ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
بّرہمُ دِسے بّرہمُ سُنٹیئے ایکُ ایکُ وکھانٹیئے --	----	ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
آتم پسارا کرنٹہارا پّربھ بِنا نہی جانٹیئے --	----	ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
آپِ کرتا آپِ بھُگتا آپِ کارنُ کِیا --	----	ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
بِنونّتِ نانکؔ سیئی جانٹہِ جِنّھی ہرِ رسُ پِیا --4--2--	----	ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹੀ ਹਰਿ ਰਸੁ ਪੀਆ ॥੪॥੨॥
بِلاولُ مہلا[1] 5 چھنّت | [1]محلا	----	ਬਿਲਾਵਲੁ ਮਹਲਾ ੫ ਛੰਤ
ੴ ستِگُر پّرسادِ --	Page# [847]	ੴ ਸਤਿਗੁਰ ਪ੍ਰਸਾਦਿ ॥
سکھی آءُ سکھی وسِ آءُ سکھی اسی پِر کا منگلُ گاوہ --	----	ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥

تجِ مانُ سکھی تجِ مانُ سکھی متُ آپنڑے پرّیتم بھاوہ --	----	ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥
تجِ مانُ موہُ بِکارُ دُوجا سیوِ ایکُ نِرنّجنو --	----	ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥
لگُ چرنڑ سرنڑ دئِیال پرّیتم سگل دُرت بِکھنّڈنو --	----	ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥
ہوءِ داس داسی تجِ اُداسی بہُڑِ بِدھی ن دھاوا --	----	ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥
نانکُ پئِنّپے کرہُ کِرپا تامِ منگّلُ گاوا --1--	----	ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥
انّمرِتُ پرِء کا نامُ مےَ انّدھلے ٹوہنی --	----	ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥
اوہ جوہےَ بہُ پرکار سُنّدرِ موہنی --	----	ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥
موہنی مہا بچِترِ چنّچلِ انِک بھاو دِکھاوۓ --	----	ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥
ہوءِ ڈھیِٹھ میِٹھی منہِ لاگےَ نامُ لیَنڑ ن آوۓ --	----	ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥
گرِہ بنہِ تیِرےَ برت پُوجا باٹ گھاٹےَ جوہنی --	----	ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥

نانکُ پئِنّپے دئِیا دھارہُ مےَ نامُ انّدھُلے ٹوہنی --2--	----	ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥
موہِ اناتھ پ٘رء ناتھ جِءُ جانہُ تِءُ رکھہُ --	----	ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥
چتُرائی موہِ ناہِ رِیجھاوءُ کہِ مُکھہُ --	----	ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥
نہ چتُرِ سُگھرِ سُجان بیتی موہِ نِرگُنِ گُنُ نہی --	----	ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥
نہ رُوپ دھُوپ ن نَینْ بنّکے جہ بھاوےَ تہ رکھُ تُہی --	----	ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥
جےَ جےَ جئِنّپہِ سگل جا کءُ کرُݨاپتِ گتِ کِنِ لکھہُ --	----	ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥
نانکُ پئِنّپے سیو سیوکُ جِءُ جانہُ تِءُ موہِ رکھہُ --3--	----	ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥
موہِ مچھُلی تُم نیر تُجھ بِنُ کِءُ سرے --	----	ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥
موہِ چات٘رِک تُمّ بُونّد ت٘رِپتءُ مُکھِ پرے --	----	ਮੋਹਿ ਚਾਤ੍ਰਿਕ ਤੁਮ੍ ਬੂੰਦ ਤ੍ਰਿਪਤਉ ਮੁਖਿ ਪਰੈ ॥
مُکھِ پرےَ ہرےَ پِیاس میری جیء ہِیا پ٘رانپتے --	----	ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥

لاڈلے لاڈ لڈاءِ سبھ مہِ مِلُ ہماری ہوءِ گتے --	----	ਲਾਡਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥
چِیتِ چِتوءُ مِٹُ اندّھارے جِءُ آس چکوی دِنُ چرے --	----	ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥
نانکُ پئِنّپے پّرِء سنّگِ میلی مچھُلی نیرُ ن وِیسرے --4--	----	ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥
دھنِ دھنِّ ہمارے بھاگ گھرِ آئیا پِرُ میرا --	----	ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥
سوہے بنّکُ دُیار سگلا بنُ ہرا --	----	ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥
ہر ہرا سُیامی سُکھہ گامی اند منّگل رسُ گھنا --	----	ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥
نول نوتن ناہُ بالا کون رسنا گُن بھنا --	----	ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥
میری سیج سوہی دیکھِ موہی سگل سہسا دُکھُ ہرا --	----	ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥
نانکُ پئِنّپے میری آس پُوری ملے سُیامی اپرنّپرا --5--1--3--	----	ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥
بِلاولُ مہلا[1] 5 چھنّت منّگل | محلا[1]-	----	ਬਿਲਾਵਲੁ ਮਹਲਾ ੫ ਛੰਤ ਮੰਗਲ

ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سلوکُ --	----	ਸਲੋਕੁ ॥
سُندر سانتِ دئِیال پّربھ سرب سُکھا ندھِ پیءُ --	----	ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥
سُکھ ساگر پّربھ بھیٹیٖۓ نانک سُکھی ہوت اِہُ جیءُ --1--	----	ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥
چھنّت --	Page# [848]	ਛੰਤ ॥
سُکھ ساگر پّربھُ پائیِۓ جب ہووےَ بھاگو رام --	----	ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥
مانِن مانُ وجائیِۓ ہرِ چرݨی لاگو رام --	----	ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥
چھوڈِ سِیانپ چاتُری دُرمتِ بُدھِ تِیاگو رام --	----	ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥
نانک پءُ سرݨائی رام راءِ تھِرُ ہوءِ سُہاگو رام --1--	----	ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥
سو پّربھُ تجِ کت لاگیِۓ جِسُ بِنُ مرِ جائیِۓ رام --	----	ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥
لاج ن آوےَ اگیان متی دُرجن برمائیِۓ رام --	----	ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥

پتت پاون پربھُ تیاگ کرے کہُ کت ٹھہرائیۓ رام --	----	ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥
نانک بھگتِ بھاءُ کرِ دئِیال کی جیون پدُ پائیۓ رام --2--	----	ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥
سری گوپالُ ن اُچرہِ بلِ گئیۓ دُہچارنْ رسنا رام --	----	ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥
پربھُ بھگتِ وچھلُ نہ سیوہی کائِیا کاکُ گرسنا رام --	----	ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥
بھرمِ موہی دُوکھ ن جانْہی کوٹِ جونی بسنا رام --	----	ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥
نانک بِنُ ہرِ اورُ جِ چاہنا بِسٹا کرِم بھسما رام --3--	----	ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥
لاءِ بِرہُ بھگونت سنگے ہوءِ مِلُ بَیراگِن رام --	----	ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥
چنّدن چیر سُگنّدھ رسا ہئُمےَ بِکھُ تیاگِن رام --	----	ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥
اِیت اُوت نہ ڈولیۓ ہرِ سیوا جاگِن رام --	----	ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥

نانک جِن پّربھُ پائِیا آپݨا	ਨਾਨਕ ਜਿਨਿ ਪ੍ਰਭੁ ਪਾਇਆ ਆਪਣਾ
سا اٹل سُہاگݨِ رام --4--1--4--	ਸਾ ਅਟਲ ਸੁਹਾਗਨਿ ਰਾਮ ॥੪॥੧॥੪॥
بِلاولُ مہلا[1] 5 -- | محلا[1]-	ਬਿਲਾਵਲੁ ਮਹਲਾ ੫ ॥
ہرِ کھوجہُ وڈبھاگِیہو	ਹਰਿ ਖੋਜਹੁ ਵਡਭਾਗੀਹੋ
مِلِ سادھو سنّگے رام --	ਮਿਲਿ ਸਾਧੂ ਸੰਗੇ ਰਾਮ ॥
گُن گوِود سدا گائیئہِ	ਗੁਨ ਗੋਵਿਦ ਸਦਾ ਗਾਈਅਹਿ
پاربّرہم کے رنّگے رام --	ਪਾਰਬ੍ਰਹਮ ਕੈ ਰੰਗੇ ਰਾਮ ॥
سو پّربھُ سد ہی سیوِیئے	ਸੋ ਪ੍ਰਭੁ ਸਦ ਹੀ ਸੇਵੀਐ
پائِیئہِ پھل منّگے رام --	ਪਾਈਅਹਿ ਫਲ ਮੰਗੇ ਰਾਮ ॥
نانک پّربھ سرناگتی	ਨਾਨਕ ਪ੍ਰਭ ਸਰਨਾਗਤੀ
جپ انت ترنّگے رام --1--	ਜਪਿ ਅਨਤ ਤਰੰਗੇ ਰਾਮ ॥੧॥
اِکُ تِلُ پّربھُو ن وِیسرے	ਇਕੁ ਤਿਲੁ ਪ੍ਰਭੂ ਨ ਵੀਸਰੈ
جِن سبھُ کِچھُ دِینا رام --	ਜਿਨਿ ਸਭੁ ਕਿਛੁ ਦੀਨਾ ਰਾਮ ॥
وڈبھاگی میلاوڑا	ਵਡਭਾਗੀ ਮੇਲਾਵੜਾ
گُرمُکھِ پِرُ چِینّہا رام --	ਗੁਰਮੁਖਿ ਪਿਰੁ ਚੀਨ੍ਹਾ ਰਾਮ ॥
باہ پکڑِ تم تے کاڈھِیا	ਬਾਹ ਪਕੜਿ ਤਮ ਤੇ ਕਾਢਿਆ
کرِ اپݨا لِینا رام --	ਕਰਿ ਅਪੁਨਾ ਲੀਨਾ ਰਾਮ ॥
نامُ جپت نانک جیوے	ਨਾਮੁ ਜਪਤ ਨਾਨਕ ਜੀਵੈ
سِیتلُ مَنُ سِینا رام --2--	ਸੀਤਲੁ ਮਨੁ ਸੀਨਾ ਰਾਮ ॥੨॥

کِیا گُن تیرے کہِ سکءُ
پّربھ انّترجامی رام --
---- ਕਿਆ ਗੁਣ ਤੇਰੇ ਕਹਿ ਸਕਉ
ਪ੍ਰਭ ਅੰਤਰਜਾਮੀ ਰਾਮ ॥

سِمرِ سِمرِ نارائنِۓَ
بھۓ پارگرامی رام --
---- ਸਿਮਰਿ ਸਿਮਰਿ ਨਾਰਾਇਣੈ
ਭਏ ਪਾਰਗਰਾਮੀ ਰਾਮ ॥

گُن گاوت گووِنّد کے
سبھ اِچھ پُجامی رام --
---- ਗੁਨ ਗਾਵਤ ਗੋਵਿੰਦ ਕੇ
ਸਭ ਇਛ ਪੁਜਾਮੀ ਰਾਮ ॥

نانک اُدھرے جپِ ہرے
سبھہُو کا سُیامی رام --3--
---- ਨਾਨਕ ਉਧਰੇ ਜਪਿ ਹਰੇ
ਸਭਹੂ ਕਾ ਸੁਆਮੀ ਰਾਮ ॥੩॥

رس بھِنّنِئڑے اپُنے رام سنّگے
سے لوئِنڑ نیکے رام --
---- ਰਸ ਭਿੰਨਿਅੜੇ ਅਪੁਨੇ ਰਾਮ ਸੰਗੇ
ਸੇ ਲੋਇਣ ਨੀਕੇ ਰਾਮ ॥

پّربھ پیکھت اِچھا پُنّنِیا
مِل ساجن جی کے رام --
---- ਪ੍ਰਭ ਪੇਖਤ ਇਛਾ ਪੁੰਨੀਆ
ਮਿਲਿ ਸਾਜਨ ਜੀ ਕੇ ਰਾਮ ॥

انّمرِت رسُ ہرِ پائِیا
بِکھیا رس پھیکے رام --
---- ਅੰਮ੍ਰਿਤ ਰਸੁ ਹਰਿ ਪਾਇਆ
ਬਿਖਿਆ ਰਸ ਫੀਕੇ ਰਾਮ ॥

نانک جلُ جلہِ سمائِیا
جوتی جوتِ میکے رام
---- ਨਾਨਕ ਜਲੁ ਜਲਹਿ ਸਮਾਇਆ
ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

--9--5--2--4--

بِلاولُ کی وار مہلا 4 | محلا ---- ਬਿਲਾਵਲੁ ਕੀ ਵਾਰ ਮਹਲਾ ੪

ੴ ستگُر پّرسادِ -- Page# [849] ੴ ਸਤਿਗੁਰ ਪ੍ਰਸਾਦਿ ॥

سلوک م: 4 ––	----	ਸਲੋਕ ਮਃ ੪ ॥
ہرِ اُتمُ ہرِ پرؔبھُ گاوِیا کرِ نادُ بِلاولُ راگُ ––	----	ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
اُپدیِسُ گُرو سُنڑِ منّنِیا دھُرِ مستکِ پُورا بھاگُ ––	----	ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
سبھ دِنسُ رَینڑِ گُنڑ اُچرے ہرِ ہرِ ہرِ اُرِ لو لاگُ ––	----	ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
سبھُ تنُ منُ ہریا ہوئِیا منُ کھِڑیا ہریا باگُ[1] ––	[1]باغ۔	----	ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
اگِیانُ اندھیرا مِٹ گئِیا گُر چانڑُ گیانُ چراگُ[1] ––	[1]چراغ۔	----	ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
جنُ نانکُ جیوے دیکھ ہرِ اِک نِمکھ گھڑی مُکھِ لاگُ ––1––	----	ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
م: 3 ––	----	ਮਃ ੩ ॥
بِلاولُ تب ہی کیِجئِے جب مُکھِ ہووے نامُ ––	----	ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥
راگ ناد سبدِ سوہنڑے جا لاگے سہج دھِیانُ ––	----	ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥

راگ ناد چھوڈِ ہرِ سیوِیۓ تا درگہ پائیۓ مانُ --	----	ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
نانک گُرمُکھِ بّرہمُ بیچارِیۓ چُوکے منِ ابھِمانُ --2--	----	ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥
پئُڑی --	----	ਪਉੜੀ ॥
تُو ہرِ پّربھُ آپِ اگنّمُ ہےَ سبھِ تُدھُ اُپائِیا --	----	ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
تُو آپے آپِ ورتدا سبھُ جگتُ سبائِیا --	----	ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
تُدھُ آپے تاڑی لائیۓ آپے گُنڑ گائِیا --	----	ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
ہرِ دھِیاوہُ بھگتہُ دِنسُ راتِ انّتِ لۓ چھڈائِیا --	----	ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
جِنِ سیوِیا تِنِ سُکھُ پائِیا ہرِ نامِ سمائِیا --1--	----	ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
سلوک م: 3 --	----	ਸਲੋਕ ਮਃ ੩ ॥
دُوجےَ بھاءِ بِلاولُ ن ہوۄئی منمُکھِ تھاءِ ن پاءِ --	----	ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥

پاکھنّڈِ بھگتِ ن ہووئی پاربرّہمُ ن پائِیا جاءِ --	-----	ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥
منہٹھِ کرم کماوݨے تھاءِ ن کوئی پاءِ --	-----	ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥
نانک گُرمُکھِ آپُ بیِچارِیئےَ وِچہُ آپُ گواءِ --	-----	ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥
آپے آپِ پاربرّہمُ ہےَ پاربرّہمُ وسِیا منِ آءِ --	-----	ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥
جنّمݨُ مرݨا کٹِیا جوتی جوتِ مِلاءِ --1--	-----	ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥
م: 3 --	-----	ਮਃ ੩ ॥
بِلاولُ کرِہُ تُمہ پِیارِہو ایکسُ سِءُ لِو لاءِ --	-----	ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥
جنم مرݨ دُکھُ کٹیِئےَ سچے رہےَ سماءِ --	-----	ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥
سدا بِلاولُ اننّدُ ہےَ جے چلہِ ستِگُر بھاءِ --	-----	ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥
ستسنّگتی بہِ بھاءُ کرِ سدا ہرِ کے گُݨ گاءِ --	-----	ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥

نانک سے جن سوہنٹے جِ گُرمُکھِ میلِ مِلاءِ --2--	----	ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥
پئُڑی --	----	ਪਉੜੀ ॥
سبھنا جِیا وِچِ ہرِ آپِ سو بھگتا کا مِتُ ہرِ --	----	ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥
سبھُ کوئی ہرِ کےَ وِس بھگتا کےَ اننّدُ گھرِ --	----	ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥
ہرِ بھگتا کا میلی سربت سءُ نِسُل جن ٹنّگ دھرِ --	----	ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥
ہرِ سبھنا کا ہےَ کھسمُ[1] سو بھگت جن چِتِ کرِ -- | [1]خصمُ-	----	ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥
تُدھُ اپڑِ کوءِ ن سکےَ سبھ جھکھِ جھکھِ پوےَ جھڑِ --2--	----	ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥
سلوک م: 3 --	----	ਸਲੋਕ ਮਃ ੩ ॥
بّرہمُ بِنّدہِ تے بّراہمنٹا جے چلہِ ستِگُر بھاءِ --	Page# [850]	ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥
جِن کےَ ہِردےَ ہرِ وسےَ ہئُمےَ روگُ گواءِ --	----	ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥

گُݨ روہِ گُݨ سنگّرہہِ جوتی جوتِ مِلاءِ --	----	ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥
اِس جُگ مہِ ورلے برّاہمݨ برّہمُ بِنّدہِ چِتُ لاءِ --	----	ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥
نانک جِنّہ کءُ ندرِ کرے ہرِ سچا سے نامِ رہے لِو لاءِ --1--	----	ਨਾਨਕ ਜਿਨ੍ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
م: 3 --	----	ਮਃ ੩ ॥
ستِگُر کی سیو ن کِیتیا سبدِ ن لگو بھاءُ --	----	ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥
ہئُمےَ روگُ کماوݨا اتِ دِیرگھُ بہُ سُیاءُ --	----	ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥
منہٹھِ کرم کماوݨے پھِرِ پھِرِ جونی پاءِ --	----	ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥
گُرمُکھِ جنمُ سپھلُ ہےَ جِس نو آپے لئے مِلاءِ --	----	ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥
نانک ندری ندرِ کرے تا نامُ دھنُ پلےَ پاءِ --2--	----	ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥
پئُڑی --	----	ਪਉੜੀ ॥

سبھ وڈِیائِیا ہرِ نام وِچِ
ہرِ گُرمُکھِ دھیائیئے --

ਸਭ ਵਡਿਆਈਆ ਹਰਿ ਨਾਮ ਵਿਚਿ
ਹਰਿ ਗੁਰਮੁਖਿ ਧਿਆਈਐ ॥

جِ وستُ منگیئے سائی پائیئے
جے نامِ چِت لائیئے --

ਜਿ ਵਸਤੁ ਮੰਗੀਐ ਸਾਈ ਪਾਈਐ
ਜੇ ਨਾਮਿ ਚਿਤੁ ਲਾਈਐ ॥

گُہج گل جی ء کی کیچے سِتگُرو پاسِ
تا سرب سُکھُ پائیئے --

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ
ਤਾ ਸਰਬ ਸੁਖੁ ਪਾਈਐ ॥

گُرُ پُورا ہرِ اُپدیسُ دے ءِ
سبھ بُھکھ لہِ جائیئے --

ਗੁਰੁ ਪੂਰਾ ਹਰਿ ਉਪਦੇਸੁ ਦੇਇ
ਸਭ ਭੁਖ ਲਹਿ ਜਾਈਐ ॥

جِسُ پُوربِ ہووے لِکھیا
سو ہرِ گُنڑ گائیئے --3--

ਜਿਸੁ ਪੂਰਬਿ ਹੋਵੈ ਲਿਖਿਆ
ਸੋ ਹਰਿ ਗੁਣ ਗਾਈਐ ॥੩॥

سلوک م: 3 --

ਸਲੋਕ ਮਃ ੩ ॥

ستِگُر تے کھالی[1] کو نہی
میرے پَربھِ میلِ مِلائے -- | [1]خالی-

ਸਤਿਗੁਰ ਤੇ ਖਾਲੀ ਕੋ ਨਹੀ
ਮੇਰੈ ਪ੍ਰਭਿ ਮੇਲਿ ਮਿਲਾਏ ॥

ستِگُر کا درسنُ سپھلُ ہے
جیہا کو اِچھے تیہا پھلُ پائے --

ਸਤਿਗੁਰ ਕਾ ਦਰਸਨੁ ਸਫਲੁ ਹੈ
ਜੇਹਾ ਕੋ ਇਛੇ ਤੇਹਾ ਫਲੁ ਪਾਏ ॥

گُر کا سبدُ انمرِتُ ہے
سبھ تِرسنا بُھکھ گوائے --

ਗੁਰ ਕਾ ਸਬਦੁ ਅੰਮ੍ਰਿਤੁ ਹੈ
ਸਭ ਤ੍ਰਿਸਨਾ ਭੁਖ ਗਵਾਏ ॥

ہرِ رسُ پی سنتوکھُ ہویا
سچُ وسیا منِ آئے --

ਹਰਿ ਰਸੁ ਪੀ ਸੰਤੋਖੁ ਹੋਆ
ਸਚੁ ਵਸਿਆ ਮਨਿ ਆਏ ॥

سچُ دھیاءِ امرا پدُ پائیا
انہد سبد وجائے --

ਸਚੁ ਧਿਆਇ ਅਮਰਾ ਪਦੁ ਪਾਇਆ
ਅਨਹਦ ਸਬਦ ਵਜਾਏ ॥

سچو دہ دِس پسریا
گُر کے سہجِ سُبھائے --

ਸਚੋ ਦਹ ਦਿਸਿ ਪਸਰਿਆ
ਗੁਰ ਕੈ ਸਹਜਿ ਸੁਭਾਏ ॥

نانک جِن اندرِ سچُ ہے
سے جن چھپہِ ن کسَے دے چھپائے
--1--

ਨਾਨਕ ਜਿਨ ਅੰਦਰਿ ਸਚੁ ਹੈ
ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥

م: 3 --

ਮਃ ੩ ॥

گُر سیوا تے ہرِ پائیئے
جا کءُ ندرِ کرےءِ --

ਗੁਰ ਸੇਵਾ ਤੇ ਹਰਿ ਪਾਈਐ
ਜਾ ਕਉ ਨਦਰਿ ਕਰੇਇ ॥

مانس تے دیوتے بھئے
سچی بھگتِ جِسُ دےءِ --

ਮਾਨਸ ਤੇ ਦੇਵਤੇ ਭਏ
ਸਚੀ ਭਗਤਿ ਜਿਸੁ ਦੇਇ ॥

ہئُمےَ مارِ مِلائیئنُ
گُر کے سبدِ سُچےءِ --

ਹਉਮੈ ਮਾਰਿ ਮਿਲਾਇਅਨੁ
ਗੁਰ ਕੈ ਸਬਦਿ ਸੁਚੇਇ ॥

نانک سہجے مِلِ رہے
نامُ وڈِیائی دےءِ --2--

ਨਾਨਕ ਸਹਜੇ ਮਿਲਿ ਰਹੇ
ਨਾਮੁ ਵਡਿਆਈ ਦੇਇ ॥੨॥

پئُڑی --

ਪਉੜੀ ॥

گُر ستِگُر وِچِ ناوےَ کی وڈی وڈِیائی
ہرِ کرتےَ آپِ ودھائی --

ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ
ਵਡਿਆਈ
ਹਰਿ ਕਰਤੈ ਆਪਿ ਵਧਾਈ ॥

سیوک سِکھ سبھِ ویکھِ ویکھِ جیونِہ
اونٖہا انّدرِ ہِردے بھائی --

ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿ੍
ਓਨ੍ਾ ਅੰਦਰਿ ਹਿਰਦੈ ਭਾਈ ॥

نِنّدک دُسٹ وڈِیائی ویکھِ ن سکنِ
اونٖہا پرائِیا بھلا ن سُکھائی --

ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ
ਓਨ੍ਾ ਪਰਾਇਆ ਭਲਾ ਨ ਸੁਖਾਈ ॥

کِیا ہووے کِس ہی کی جھکھ ماری
جا سچے سِءُ بݨِ آئی --

ਕਿਆ ਹੋਵੈ ਕਿਸ ਹੀ ਕੀ ਝਖ ਮਾਰੀ
ਜਾ ਸਚੇ ਸਿਉ ਬਣਿ ਆਈ ॥

جِ گل کرتے بھاوے سا نِت نِت چڑے سوائی
سبھ جھکھِ جھکھِ مرے لوکائی --4--

ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ
ਸਭ ਝਖਿ ਝਖਿ ਮਰੈ ਲੋਕਾਈ ॥੪॥

سلوک م: 3 --

ਸਲੋਕ ਮਃ ੩ ॥

دھرِگُ ایہ آسا دُوجے بھاو کی
جو موہِ مائِیا چِتُ لائے --

ਧ੍ਰਿਗੁ ਏਹ ਆਸਾ ਦੂਜੇ ਭਾਵ ਕੀ
ਜੋ ਮੋਹਿ ਮਾਇਆ ਚਿਤੁ ਲਾਏ ॥

ہرِ سُکھُ پلّہرِ تیاگِیا
نامُ وِسارِ دُکھُ پائے --

ਹਰਿ ਸੁਖੁ ਪਲ੍ਰਿ ਤਿਆਗਿਆ
ਨਾਮੁ ਵਿਸਾਰਿ ਦੁਖੁ ਪਾਏ ॥

منمُکھ اگِیانی انّدھلے
جنمِ مرہِ پھِر آوے جائے --

ਮਨਮੁਖ ਅਗਿਆਨੀ ਅੰਧੁਲੇ
ਜਨਮਿ ਮਰਹਿ ਫਿਰਿ ਆਵੈ ਜਾਏ ॥

کارج سِدھِ ن ہوونی
انّتِ گئِیا پچھُتائے --
Page# [851]
ਕਾਰਜ ਸਿਧਿ ਨ ਹੋਵਨੀ
ਅੰਤਿ ਗਇਆ ਪਛੁਤਾਏ ॥

جِسُ کرمُ ہووےَ تِسُ ستِگُرُ ملےَ سو ہرِ ہرِ نامُ دھِیاۓ --	----	ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥
نامِ رتے جن سدا سُکھُ پائِنّہِ جن نانکؔ تِن بلِ جاۓ --1--	----	ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥
م: 3 --	----	ਮਃ ੩ ॥
آسا منسا جگِ موہݨی جِنِ موہِیا سنّسارُ --	----	ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥
سبھُ کو جم کے چِیرے وِچِ ہےَ جیتا سبھُ آکارُ --	----	ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥
ہُکمی[1] ہی جمُ لگدا سو اُبرےَ جِسُ بخشےَ[2] کرتارُ -- | [1]حُکمی- [2]بخشے-	----	ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥
نانکؔ گُر پرسادی ایہُ منُ تاں ترےَ جا چھوڈےَ اہنّکارُ --	----	ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥
آسا منسا مارے نِراسُ ہوءِ گُر سبدی وِیچارُ --2--	----	ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥
پئُڑی --	----	ਪਉੜੀ ॥
جتھےَ جائیۓَ جگت مہِ تتھےَ ہرِ سائی --	----	ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥

اگےَ سبھُ آپے ورتدا ہرِ سچا نِیائی ۔۔	----	ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥
کُوڑِیارا کے مُہ پھِٹکیئہِ سچُ بھگتِ وڈِیائی ۔۔	----	ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥
سچُ ساہِبُ[1] سچا نِیاءُ ہےَ سِرِ نِنّدک چھائی ۔۔ | [1]صاحِبُ۔	----	ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥
جن نانکُ سچُ ارادھِیا گُرمُکھِ سُکھُ پائی ۔۔5۔۔	----	ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥
سلوکُ م: 3 ۔۔	----	ਸਲੋਕ ਮਃ ੩ ॥
پُورےَ بھاگِ ستِگُرُ پائیئےَ جے ہرِ پرّبھُ بکھس[1] کرےءِ ۔۔ | [1]بخش۔	----	ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥
اوپاوا سِرِ اوپاءُ ہےَ ناءُ پراپتِ ہوءِ ۔۔	----	ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥
انّدرُ سِیتلُ سانْتِ ہےَ ہِردےَ سدا سُکھُ ہوءِ ۔۔	----	ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥
انّمرِتُ کھاݨا پیَنّھݨا نانک ناءِ وڈِیائی ہوءِ ۔۔1۔۔	----	ਅੰਮ੍ਰਿਤੁ ਖਾਣਾ ਪੈਨ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥
م: 3 ۔۔	----	ਮਃ ੩ ॥

اے من گُر کی سِکھ سُݨِ پائِہِ گُنّی نِدھانُ --	----	ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥
سُکھداتا تیرے َ منِ وسےَ ہئُمےَ جاءِ ابِھمانُ --	----	ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥
نانک ندری پائیئےَ انّمرِتُ گُنّی نِدھانُ --2--	----	ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥
پئُڑی --	----	ਪਉੜੀ ॥
جتنے پاتِساہ[1] ساہ راجے کھان[2] اُمراو سِکدار ہہِ تتنے سبھِ ہرِ کے کیئے -- | [1]پاتِشاہ- [2]خان-	----	ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥
جو کِچھُ ہرِ کراوےَ سُ اوءِ کرہِ سبھِ ہرِ کے ارتھیئے --	----	ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥
سو اَیسا ہرِ سبھنا کا پّربھُ ستِگر کےَ ولِ ہےَ تِن سبھِ ورن چارے کھاݨی سبھ سّرِسٹِ گولے کرِ ستِگر اگےَ کار کماوݨ کءُ دِیئے --	----	ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥
ہرِ سیوے کی اَیسی وڈِیائی دیکھہُ ہرِ سنّتہُ جِن وِچہُ کائِیا نگری دُسمن دُوت سبھِ مارِ کڈھیئے --	----	ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥

ہرِ ہرِ کرپالُ ہویا بھگت جنا اُپرِ
ہرِ آپݨی کرپا کرِ ہرِ آپ رکھِ لیئے --6--

ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ
ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥

سلوک م: 3 --

ਸਲੋਕ ਮਃ ੩ ॥

اندرِ کپٹُ سدا دُکھُ ہے
منمکھ دھیان ن لاگے --

ਅੰਦਰਿ ਕਪਟੁ ਸਦਾ ਦੁਖੁ ਹੈ
ਮਨਮੁਖ ਧਿਆਨੁ ਨ ਲਾਗੈ ॥

دُکھ وِچ کار کماوݨی
دُکھُ ورتے دُکھُ آگے --

ਦੁਖ ਵਿਚਿ ਕਾਰ ਕਮਾਵਣੀ
ਦੁਖੁ ਵਰਤੈ ਦੁਖੁ ਆਗੈ ॥

کرمی ستگُرُ بھٹیئے
تا سچ نامِ لِو لاگے --

ਕਰਮੀ ਸਤਿਗੁਰੁ ਭੇਟੀਐ
ਤਾ ਸਚਿ ਨਾਮਿ ਲਿਵ ਲਾਗੈ ॥

نانک سہجے سُکھُ ہوءِ
اندرہُ بھرمُ بھءُ بھاگے --1--

ਨਾਨਕ ਸਹਜੇ ਸੁਖੁ ਹੋਇ
ਅੰਦਰਹੁ ਭ੍ਰਮੁ ਭਉ ਭਾਗੈ ॥੧॥

م: 3 --

ਮਃ ੩ ॥

گرمکھِ سدا ہرِ رنگُ ہے
ہرِ کا ناءُ منِ بھائیا --

ਗੁਰਮੁਖਿ ਸਦਾ ਹਰਿ ਰੰਗੁ ਹੈ
ਹਰਿ ਕਾ ਨਾਉ ਮਨਿ ਭਾਇਆ ॥

گرمکھِ ویکھݨُ بولنا
نامُ جپت سُکھُ پائیا --

ਗੁਰਮੁਖਿ ਵੇਖਣੁ ਬੋਲਣਾ
ਨਾਮੁ ਜਪਤ ਸੁਖੁ ਪਾਇਆ ॥

نانک گرمکھِ گیانُ پرگاسیا
تمر اگیانُ اندھیرُ چُکائیا --2--
Page# [852]
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ
ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥

م: 3 --

ਮਃ ੩ ॥

مَنمُکھ مَیلے مرہِ گوار ــ ــ	----	ਮਨਮੁਖ ਮੈਲੇ ਮਰਹਿ ਗਵਾਰ ॥
گُرمُکھِ نِرمل ہرِ راکھِیا اُر دھارِ ــ ــ	----	ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥
بھنتِ نانکُ سُنٹہُ جن بھائی ــ ــ	----	ਭਨਤਿ ਨਾਨਕੁ ਸੁਣਹੁ ਜਨ ਭਾਈ ॥
سِتگُرُ سیوِہُ ہئُمےَ ملُ جائی ــ ــ	----	ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥
انّدرِ سنّسا دُوکھُ وِیاپے سِرِ دھنّدھا نِت مار ــ ــ	----	ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥
دُوجےَ بھاءِ سُوتے کبہُ ن جاگہِ مائِیا موہ پِیار ــ ــ	----	ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥
نامُ ن چیتہِ سبدُ ن وِیچارہِ اِہُ منمُکھ کا بیچار ــ ــ	----	ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥
ہرِ نامُ ن بھائِیا بِرتھا جنمُ گوائِیا نانکُ جمُ مارِ کرے کھُیار[1] ــ ــ3ــ ــ | [1]خُیار۔	----	ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥
پئُڑی ــ ــ	----	ਪਉੜੀ ॥
جِس نو ہرِ بھگتِ سچُ بکھسِیئنُ[1] سو سچا ساہُ ــ ــ | [1]بخشِیئنُ۔	----	ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥
تِس کی مُہتاجی[1] لوکُ کڈھدا ہورتُ ہٹُ ن وتھُ ن ویساہُ ــ ــ | [1]مُحتاجی۔	----	ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟੁ ਨ ਵਥੁ ਨ ਵੇਸਾਹੁ ॥

بھگت جنا کءُ سنمکھُ ہووے سُ ہرِ راسِ لۓ ویمکھ بھسُ پاہُ --	----	ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥
ہرِ کے نام کے واپاری ہرِ بھگت ہہِ جمُ جاگاتی تِنا نیڑِ ن جاہُ --	----	ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥
جن نانکِ ہرِ نام دھنُ لدِیا سدا ویپرواہُ --7--	----	ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥
سلوک م: 3 --	----	ਸਲੋਕ ਮਃ ੩ ॥
اِسُ جُگ مہِ بھگتی ہرِ دھنُ کھٹیا ہورُ سبھُ جگتُ بھرمِ بھُلائیا --	----	ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥
گُر پرسادی نامُ منِ وسِیا اندِنُ نامُ دھِیائیا --	----	ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥
بِکھیا ماہِ اُداس ہے ہئُمےَ سبدِ جلائیا --	----	ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥
آپِ تریا کُل اُدھرے دھنّنُ جنیدی مائیا --	----	ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥
سدا سہجُ سُکھُ منِ وسِیا سچے سِءُ لِو لائیا --	----	ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥
برہما بِسنُ مہادےءُ ترّے گُنْ بھُلے ہئُمےَ موہُ ودھائیا --	----	ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥

پنّڈِت پڑِ پڑِ مونی بھُلے دُوجے بھاءِ چِتُ لائِیا ـ ـ	----	ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥
جوگی جنگّم سنّیاسی بھُلے وِنُ گُر تتُ ن پائِیا ـ ـ	----	ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥
منمُکھ دُکھیۓ سدا بھرّمِ بھُلے تِنّہی بِرتھا جنمُ گوائِیا ـ ـ	----	ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹੀ ਬਿਰਥਾ ਜਨਮੁ ਗਵਾਇਆ ॥
نانک نامِ رتے سیئی جن سمدھے جِ آپے بکھسِ[1] مِلائِیا ـ ـ1ـ ـ | [1]بخشِ ـ	----	ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥
م: 3 ـ ـ	----	ਮਃ ੩ ॥
نانک سو سالاہیۓ[1] جِسُ وِسِ سبھُ کِچھُ ہوءِ ـ ـ | [1]سالاحیۓ ـ	----	ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥
تِسہِ سریوہُ پرّانیہو تِسُ بِنُ اورُ ن کوءِ ـ ـ	----	ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥
گُرمُکھِ انّترِ منِ وسے سدا سدا سُکھُ ہوءِ ـ ـ2ـ ـ	----	ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥
پئُڑی ـ ـ	----	ਪਉੜੀ ॥
جِنی گُرمُکھِ ہرِ نام دھنُ ن کھٹِئو سے دیوالیۓ جُگ ماہِ ـ ـ	----	ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥

اوءِ منّگدے پھِرہِ سبھ جگت مہِ
کوئی مُہِ تھُک ن تِن کءُ پاہِ ۔۔
پرائی بکھِیلی[1] کرہِ آپݨی پرتِیتِ کھووݨِ
سگوا بھی آپُ لکھاہِ ۔۔ | [1]بخِیلی۔

ਓਇ ਮੰਗਦੇ ਫਿਰਹਿ ਸਭ ਜਗਤ ਮਹਿ
ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ
ਸਗਵਾ ਭੀ ਆਪੁ ਲਖਾਹਿ ॥

جِسُ دھن کارݨِ چُگلی[1] کرہِ سو دھن چُگلی[2] ہتھِ ن آوےَ
اوءِ بھاوےَ تِتھےَ جاہِ ۔۔ | [1]چُغلی۔ [2]چُغلی۔

ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨ ਚੁਗਲੀ ਹਥਿ ਨ ਆਵੈ
ਓਇ ਭਾਵੈ ਤਿਥੈ ਜਾਹਿ ॥

گُرمُکھِ سیوک بھاءِ ہرِ دھنُ ملےَ
تِتھہُ کرمہِیݨ لےَ ن سکہِ
ہور تھےَ دیس دِسنّترِ ہرِ دھنُ ناہِ ۔۔8۔۔

ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ
ਤਿਥਹੁ ਕਰਮਹੀਣ ਲੈ ਨ ਸਕਹਿ
ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥

Page# [853]

سلوک م: 3 ۔۔

ਸਲੋਕ ਮਃ ੩ ॥

گُرمُکھِ سنّسا مُولِ ن ہووئی
چِنّتا وِچہُ جاءِ ۔۔

ਗੁਰਮੁਖਿ ਸੰਸਾ ਮੂਲਿ ਨ ਹੋਵਈ
ਚਿੰਤਾ ਵਿਚਹੁ ਜਾਇ ॥

جو کِچھُ ہوءِ سُ سہجے ہوءِ
کہݨا کِچھُو ن جاءِ ۔۔

ਜੋ ਕਿਛੁ ਹੋਇ ਸੁ ਸਹਜੇ ਹੋਇ
ਕਹਣਾ ਕਿਛੂ ਨ ਜਾਇ ॥

نانک تِن کا آکھِیا آپِ سُݨےَ
جِ لئِئنُ پنّنےَ پاءِ ۔۔1۔۔

ਨਾਨਕ ਤਿਨ ਕਾ ਆਖਿਆ ਆਪਿ ਸੁਣੇ
ਜਿ ਲਇਅਨੁ ਪੰਨੈ ਪਾਇ ॥੧॥

م: 3 ۔۔

ਮਃ ੩ ॥

کالُ مارِ منسا منہِ سمائی انّترِ نرِملُ ناءُ ۔۔	----	ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
اندِنُ جاگےَ کدے ن سووے َ سہجے انّمرِتُ پیاءُ ۔۔	----	ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
مِیٹھا بولے انّمرِت بانی اندِنُ ہرِ گُݨ گاءُ ۔۔	----	ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
نِج گھرِ واسا سدا سوہدے نانک تِن مِلیا سُکھُ پاءُ ۔۔2۔۔	----	ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
پئُڑی ۔۔	----	ਪਉੜੀ ॥
ہرِ دھنُ رتن جویہری سو گُرِ ہرِ دھنُ ہرِ پاسہُ دیوائِیا ۔۔	----	ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
جے کسےَ کِہُ دِس آوےَ تا کوئی کِہُ منّگِ لۓ اکےَ کوئی کِہُ دیواۓ ایہُ ہرِ دھنُ جورِ[1] کیتےَ کسےَ نالِ ن جاءِ ونّڈائِیا ۔۔ | [1]زورِ۔	----	ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
جِس نو ستِگُر نالِ ہرِ سردھا لاۓ تِسُ ہرِ دھن کی ونّڈ ہتھِ آوےَ جِس نو کرتےَ دھُرِ لِکھِ پائِیا ۔۔	----	ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥

اِسُ ہرِ دھن کا کوئی سرِیکُ[1] ناہی
کسےَ کا کھتُ[2] ناہی کسےَ کے سِیو بنّنےَ روِلُ
ناہی
جے کو ہرِ دھن کی بکھِیلی[3] کرے
تِس کا مُہُ ہرِ چہُ کُنّڈا وِچِ کالا کرائِیا ۔۔ |

[1]شرِیکُ۔ [2]خطُ۔ [3]بخِیلی۔

ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ
ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ
ਨਾਹੀ
ਜੇ ਕੋ ਹਰਿ ਧਨ ਕੀ ਬਖੀਲੀ ਕਰੇ
ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ
ਕਰਾਇਆ ॥

ہرِ کے دِتے نالِ کسےَ جورُ[1] بکھِیلی[2] ن چلئی
دِہُ دِہُ نِت نِت چڑھےَ سوائِیا ۔۔9۔۔ |

[1]زورُ۔ [2]بخِیلی۔

ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ
ਚਲਈ
ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥

سلوکُ م: 3 ۔۔

ਸਲੋਕ ਮਃ ੩ ॥

جگتُ جلنّدا رکھِ لےَ
آپنْی کِرپا دھارِ ۔۔

ਜਗਤੁ ਜਲੰਦਾ ਰਖਿ ਲੈ
ਆਪਣੀ ਕਿਰਪਾ ਧਾਰਿ ॥

جِتُ دُیارےَ اُبرےَ
تتےَ لیَہُ اُبارِ ۔۔

ਜਿਤੁ ਦੁਆਰੈ ਉਬਰੈ
ਤਿਤੈ ਲੈਹੁ ਉਬਾਰਿ ॥

ستِگرِ سُکھُ ویکھالیا
سچا سبدُ بیچارِ ۔۔

ਸਤਿਗੁਰਿ ਸੁਖੁ ਵੇਖਾਲਿਆ
ਸਚਾ ਸਬਦੁ ਬੀਚਾਰਿ ॥

نانک اورُ ن سُجھئی
ہرِ بِنُ بکھسنْہارُ[1] ۔۔1۔۔ | [1]بخشنْہارُ۔

ਨਾਨਕ ਅਵਰੁ ਨ ਸੁਝਈ
ਹਰਿ ਬਿਨੁ ਬਖਸਣਹਾਰੁ ॥੧॥

م: 3 ۔۔

ਮਃ ੩ ॥

ہئُمےَ مائِیا موہݨی
دُوجےَ لگےَ جاءِ --

ਹਉਮੈ ਮਾਇਆ ਮੋਹਣੀ
ਦੂਜੈ ਲਗੈ ਜਾਇ ॥

نا اِہ ماری ن مرےَ
نا اِہ ہٹّ وِکاءِ --

ਨਾ ਇਹ ਮਾਰੀ ਨ ਮਰੈ
ਨਾ ਇਹ ਹਟੁ ਵਿਕਾਇ ॥

گُر کےَ سبدِ پرجالیِئےَ
تا اِہ وِچہُ جاءِ --

ਗੁਰ ਕੈ ਸਬਦਿ ਪਰਜਾਲੀਐ
ਤਾ ਇਹ ਵਿਚਹੁ ਜਾਇ ॥

تنُ منُ ہووےَ اُجلا
نامُ وسےَ منِ آءِ --

ਤਨੁ ਮਨੁ ਹੋਵੈ ਉਜਲਾ
ਨਾਮੁ ਵਸੈ ਮਨਿ ਆਇ ॥

نانک مائِیا کا مارݨُ سبدُ ہےَ
گُرمُکھِ پائِیا جاءِ --2--

ਨਾਨਕ ਮਾਇਆ ਕਾ ਮਾਰਣੁ ਸਬਦੁ ਹੈ
ਗੁਰਮੁਖਿ ਪਾਇਆ ਜਾਇ ॥੨॥

پئُڑی --

ਪਉੜੀ ॥

ستِگُر کی وڈِیائی ستِگُرِ دِتی
دھُرہُ ہُکمُ[1] بُجھِ نِیسانݨُ[2] -- | [1]حُکم- [2]نِشانݨ-

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ
ਧੁਰਹੁ ਹੁਕਮੁ ਬੁਝਿ ਨੀਸਾਣੁ ॥

پُتی بھاتیِئی جاوائی سکی
اگہُ پِچھہُ ٹولِ ڈِٹھا
لاہِئونُ سبھنا کا ابھِمانُ --

ਪੁਤੀ ਭਾਤੀਈ ਜਾਵਾਈ ਸਕੀ
ਅਗਹੁ ਪਿਛਹੁ ਟੋਲਿ ਡਿਠਾ
ਲਾਹਿਓਨੁ ਸਭਨਾ ਕਾ ਅਭਿਮਾਨੁ ॥

جِتھےَ کو ویکھےَ تِتھےَ میرا ستِگُرو
ہرِ بکھسِئوسُ[1] سبھُ جہانُ -- | [1]بخشِئوس-

ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ
ਹਰਿ ਬਖਸਿਓਸੁ ਸਭੁ ਜਹਾਨੁ ॥

جِ ستِگُر نو مِلِ مَنّے سُ ہلتِ پلتِ سجھے جِ ویمُکھُ ہووے سُ پھِرے بھرِسٹ تھانُ --	----	ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥
جن نانک کے وِلِ ہویا میرا سُیامی ہرِ سجنٹ پُرکھُ سُجانُ --	----	ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥
پئُدی بھِتِ دیکھ کے سبھِ آءِ پۓ ستِگُر کی پیری لاہِئونُ سبھنا کِئہُ منہُ گُمانُ --10--	Page# [854]	ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥
سلوک م: 1 --	----	ਸਲੋਕ ਮਃ ੧ ॥
کوئی واہے کو لُنّٹے کو پاۓ کھلِہانِ --	----	ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
نانک ایو ن جاپئی کوئی کھاءِ ندانِ --1--	----	ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥
م: 1 --	----	ਮਃ ੧ ॥
جِسُ منِ وسِیا تریا سوءِ --	----	ਜਿਸੁ ਮਨਿ ਵਸਿਆ ਤਰਿਆ ਸੋਇ ॥
نانک جو بھاوے سو ہوءِ --2--	----	ਨਾਨਕ ਜੋ ਭਾਵੈ ਸੋ ਹੋਇ ॥੨॥
پئُڑی --	----	ਪਉੜੀ ॥
پاربّرہمِ دئیالِ ساگرُ تاریا --	----	ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥
گُرِ پُورے مِہروانِ بھرمُ بھءُ ماریا --	----	ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥

کام کرودھ بِکرالُ دُوت سبھِ ہارِیا --	-----	ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥
انمِرت نامُ نِدھانُ کنّٹھِ اُرِ دھارِیا --	-----	ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥
نانک سادھو سنّگِ جنمُ مرنُ سوارِیا --11--	-----	ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥
سلوک م: 3 --	-----	ਸਲੋਕ ਮਃ ੩ ॥
جِنّہی نامُ وِسارِیا کُوڑے کہنْ کہنّنِ --	-----	ਜਿਨ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹਿ ॥
پنّچ چورتِنا گھرُ مُہنّنِ ہئُمے انّدرِ سنّنِ --	-----	ਪੰਚ ਚੋਰ ਤਿਨਾ ਘਰੁ ਮੁਹਨ੍ਹਿ ਹਉਮੈ ਅੰਦਰਿ ਸੰਨ੍ਹਿ ॥
ساکت مُٹھے دُرمتی ہرِ رسُ ن جانْنّنِ --	-----	ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹਿ ॥
جِنّہی انمرِتُ بھرمِ لُٹائِیا بِکھُ سِءُ رچہِ رچنّنِ --	-----	ਜਿਨ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹਿ ॥
دُسٹا سیتی پِرہڑی جن سِءُ وادُ کرنّنِ --	-----	ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹਿ ॥
نانک ساکت نرک مہِ جمِ بدھے دُکھ سہنّنِ --	-----	ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹਿ ॥
پئِۓ کِرتِ کماودے جو راکھِہِ توے رہنّنِ --1--	-----	ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹਿ ॥੧॥

م: 3 --	----	ਮਃ ੩ ॥
جِنّھی سِتگُرُ سیوِیا تاݨُ نِتاݨے تِسُ --	----	ਜਿਨ੍ਹੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥
ساسِ گِراسِ سدا مَنِ وسےَ جمُ جوہِ ن سکےَ تِسُ --	----	ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥
ہِردےَ ہرِ ہرِ نام رسُ کولا سیوکِ تِسُ --	----	ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥
ہرِ داسا کا داسُ ہوءِ پرم پدارتھُ تِسُ --	----	ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥
نانک مَنِ تنِ جِسُ پ٘ربھُ وسےَ ہءُ سد کُرباݨےَ[1] تِسُ -- | [1]قُرباݨےَ	----	ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥
جِنّہ کءُ پُورب لِکھیا رسُ سنّت جنا سِءُ تِسُ --2--	----	ਜਿਨ੍ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥
پئُڑی --	----	ਪਉੜੀ ॥
جو بولے پُورا ستِگُرو سو پرمیسرِ سُݨیا --	----	ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥
سوئی ورتیا جگت مہِ گھٹِ گھٹِ مُکھِ بھݨیا --	----	ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥

بہُتُ وڈِیائِیا ساہبےَ[1] نہ جاہی گنِٹیا ۔۔ | [1]صاحبےَ۔	----	ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥
سچُ سہجُ اندُ ستِگُرو پاسِ سچی گُر منِٹیا ۔۔	----	ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥
نانک سنّت سوارے پاربّرہمِ سچے جِءُ بنِٹیا ۔۔12۔۔	----	ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥
سلوک م: 3 ۔۔	----	ਸਲੋਕ ਮਃ ੩ ॥
اپنٹا آپُ ن پچھانٹئی ہرِ پرّبھُ جاتا دُورِ ۔۔	----	ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥
گُر کی سیوا وِسری کِءُ منُ رہےَ ہجُورِ[1] ۔۔ | [1]حضُورِ۔	----	ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥
منمُکھِ جنمُ گوائِیا جھُوٹھےَ لالچِ کُورِ ۔۔	----	ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂੜਿ ॥
نانک بکھسِ[1] مِلائِئنُ سچےَ سبدِ ہدُورِ[2] ۔۔1۔۔ | [1]بخشِ۔ [2]حدُورِ۔	----	ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
م: 3 ۔۔	----	ਮਃ ੩ ॥
ہرِ پرّبھُ سچا سوہِلا گُرمُکھِ نامُ گووِنّدُ ۔۔	----	ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥

اندِنُ نامُ سلاہنٹا[1] ہرِ چپیا منِ آننّدُ ۔۔ | [1]سلاحنٹا۔	----	ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
وڈبھاگی ہرِ پائِیا پُورنُ پرمانںّدُ ۔۔	----	ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥
جن نانک نامُ سلاہِیا[1] بہُڑِ ن منِ تنِ بھنّگُ ۔۔2۔۔ | [1]سلاحِیا۔	----	ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥
پئُڑی ۔۔	----	ਪਉੜੀ ॥
کوئی نِنّدکُ ہووےَ ستِگُرُو کا پھرِ سرنِ گُر آوےَ ۔۔	Page# [855]	ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥
پِچھلے گُنہ ستِگُرُ بکھسِ[1] لۓ ستسنّگتِ نالِ رلاوےَ ۔۔ | [1]بخشِ۔	----	ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥
جِءُ میِہِ وُٹھےَ گلِیا نالِیا ٹوبھِیا کا جلُ جاءِ پوےَ وِچ سُرسری سُرسری مِلت پوِترُ پاونُ ہوءِ جاوےَ ۔۔	----	ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥
ایہ وڈِیائی ستِگر نِروَیر وِچ جِتُ مِلِۓ تِسنا بھُکھ اُترےَ ہرِ سانْتِ ترُ آوےَ ۔۔	----	ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥

نانک اِہُ اچرجُ دیکھہُ میرے ہرِ سچے ساہ کا جِ ستِگُرو نو مَنّےَ سُ سبھناں بھاوےَ --13--1-- سُدھُ --	----	ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੁ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
بِلاولُ بانْڑی بھگتا کی -- کبِیر جی ءُ کی	----	ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ
ੴ سِتنامُ کرتا پُرکھُ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
اَیسو اِہُ سنّسارُ پیکھنا رہنُ ن کوئُو ئیہے رے --	----	ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥
سُودھے سُودھے ریگِ چلہُ تُم نتر کُدھکا دِوئیہے رے --1-- رہاءُ --	----	ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥
بارے بُوڈھے ترُنے بھئیِیا سبھہُو جمُ لے جئیہے رے --	----	ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥
مانسُ بپُرا مُوسا کینو مِیچُ بلئِیا کھئیہے رے --1--	----	ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥
دھنوَنّتا ارُ نِردھن منئی تا کی کچھُو ن کانی رے --	----	ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥
راجا پرجا سم کرِ مارےَ اَیسو کالُ بڈانی رے --2--	----	ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥
ہرِ کے سیوک جو ہرِ بھائے تِنّہ کی کتھا نِراری رے --	----	ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ ਕੀ ਕਥਾ ਨਿਰਾਰੀ ਰੇ ॥

آوِہ ن جاہِ ن کبہُو مرتے پاربّرہم سنگّاری رے ۔۔3۔۔	----	ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥
پُتّر کلتّر لچھِمی مائِیا اِہےَ تجہُ جیٔ جانی رے ۔۔	----	ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥
کہت کبِیرُ سُنہُ رے سنّتہُ ملِہےَ سارِگپانی رے ۔۔4۔۔1۔۔	----	ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥
بِلاولُ ۔۔	----	ਬਿਲਾਵਲੁ ॥
بِدِیا ن پرءُ بادُ نہی جانءُ ۔۔	----	ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥
ہرِ گُن کتھت سُنت بئُرانو ۔۔1۔۔	----	ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥
میرے بابا مےَ بئُرا سبھ کھلک[1] سیِیانی مےَ بئُرا ۔۔ | [1]خلق۔	----	ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥
مےَ بِگرِئو بِگرےَ متِ ائُرا ۔۔1۔۔ رہاءُ ۔۔	----	ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥
آپِ ن بئُرا رام کیِئو بئُرا ۔۔	----	ਆਪਿ ਨ ਬਉਰਾ ਰਾਮ ਕੀਓ ਬਉਰਾ ॥
ستِگُرُ جارِ گئِئو بھّرمُ مورا ۔۔2۔۔	----	ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥
مےَ بِگرے اپنی متِ کھوئی ۔۔	----	ਮੈ ਬਿਗਰੇ ਅਪਨੀ ਮਤਿ ਖੋਈ ॥
میرے بھرمِ بھُولءُ متِ کوئی ۔۔3۔۔	----	ਮੇਰੇ ਭਰਮਿ ਭੂਲਉ ਮਤਿ ਕੋਈ ॥੩॥
سو بئُرا جو آپُ ن پچھانےَ ۔۔	----	ਸੋ ਬਉਰਾ ਜੋ ਆਪੁ ਨ ਪਛਾਨੈ ॥
آپُ پچھانےَ ت اےکےَ جانےَ ۔۔4۔۔	----	ਆਪੁ ਪਛਾਨੈ ਤ ਏਕੈ ਜਾਨੈ ॥੪॥

ابہِ ن ماتا سُ کبہُ ن ماتا --	----	ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥
کہِ کبیر رامے رنّگِ راتا --5--2--	----	ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥
بِلاولُ --	----	ਬਿਲਾਵਲੁ ॥
گرِہُ تجِ بن کھنڈ جائیۓ چُنِ کھائیۓ کنّدا --	----	ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥
اجہُ بِکار ن چھوڑئی پاپی منُ منّدا --1--	----	ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥
کِءُ چھُٹءُ کیسے ترءُ بھوجل نِدھِ بھاری --	----	ਕਿਉ ਛੁਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥
راکھُ راکھُ میرے بیٹھُلا جنُ سرنِ تُمّہاری --1-- رہاءُ --	----	ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਾਰੀ ॥੧॥ ਰਹਾਉ ॥
بِکھےَ بِکھےَ کی باسنا تجیء نہ جائی --	----	ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥
انِک جتن کرِ راکھیۓ پھِرِ پھِرِ لپٹائی --2--	----	ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥
جرا جیون جوبنُ گئِیا کِچھُ کِیا ن نیِکا --	----	ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥
اِہُ جیِرا نِرمولکو کئُڈی لگِ مِیکا --3--	Page# [856]	ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥

کہُ کبیر میرے مادھوا تُو سرب بیاپی --	----	ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥
تُم سمسرِ ناہی دئیالُ موہِ سمسرِ پاپی --4--3--	----	ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
بِلاولُ --	----	ਬਿਲਾਵਲੁ ॥
نِت اُٹھِ کوری گاگرِ آنےَ لِیپت جیءُ گئِئو --	----	ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥
تانا بانا کچھُو ن سُوجھےَ ہرِ ہرِ رسِ لپٹِئو --1--	----	ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥
ہمارے کُل کئُنے رامُ کہِئو --	----	ਹਮਾਰੇ ਕੁਲ ਕਉਨੇ ਰਾਮੁ ਕਹਿਓ ॥
جب کی مالا لئی نِپُوتے تب تے سُکھُ ن بھئِئو --1-- رہاءُ --	----	ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
سُنہُ جِٹھانی سُنہُ دِرانی اچرجُ ایکُ بھئِئو --	----	ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥
سات سُوت اِنِ مُڈِنئِے کھوۓ اِہُ مُڈِییا کِءُ ن مُئِئو --2--	----	ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥
سرب سُکھا کا ایکُ ہرِ سُیامی سو گُرِ نامُ دئِئو --	----	ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥

سنّت پرّہلاد کی پَیج جِن راکھی ہرناکھسُ نکھ بِدرِئو ـــ3ـــ	----	ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥
گھر کے دیو پِتر کی چھوڈی گُر کو سبدُ لِئو ـــ	----	ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥
کہت کبِیرُ سگل پاپ کھنڈّنُ سنّتہ لےَ اُدھرِئو ـــ4ـــ4ـــ	----	ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥
بِلاولُ ـــ	----	ਬਿਲਾਵਲੁ ॥
کوئُو ہرِ سمانِ نہی راجا ـــ	----	ਕੋਊ ਹਰਿ ਸਮਾਨਿ ਨਹੀ ਰਾਜਾ ॥
اے بھُوپتِ سبھ دِوس چارِ کے جھُوٹھے کرت دِواجا ـــ1ـــ رہاءُ ـــ	----	ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
تیرو جنُ ہوءِ سوءِ کت ڈولےَ تِینِ بھون پر چھاجا ـــ	----	ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
ہاتھُ پسارِ سکےَ کو جن کءُ بولِ سکےَ ن انّداجا[1] ـــ1ـــ | [1]انّدازا۔	----	ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
چیتِ اچیت مُوڑ من میرے باجے انہد باجا ـــ	----	ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
کہِ کبِیر سنّسا بھرّمُ چُوکو دھرُو پرّہلاد نِواجا[1] ـــ2ـــ5ـــ | [1]نِوازا۔	----	ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
بِلاولُ ـــ	----	ਬਿਲਾਵਲੁ ॥

راکھِ لیہُ ہم تے بِگری ـ ـ	----	ਰਾਖਿ ਲੇਹੁ ਹਮ ਤੇ ਬਿਗਰੀ ॥
سِیلُ دھرمُ جپُ بھگتِ ن کِینی ہؤُ ابھِمان ٹیڈھ پگری ـ ـ1ـ ـ رہاءُ ـ ـ	----	ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
امر جانِ سنّچی اِہ کائِیا اِہ مِتھِیا کاچی گگری ـ ـ	----	ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
جِنہِ نِواجِ ساجِ ہم کیِۓ تِسہِ بِسارِ اور لگری ـ ـ1ـ ـ	----	ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
سنّدھِک توہِ سادھ نہی کہِیئُ سرنِ پرے تُمری پگری ـ ـ	----	ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
کہِ کبِیر اِہ بِنتی سُنِیئہُ مت گھالہُ جم کی کھبری[1] ـ ـ2ـ ـ6ـ ـ |	----	ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥

[1]خبری-

بِلاولُ ـ ـ	----	ਬਿਲਾਵਲੁ ॥
درمادے ٹھاڈھے دربارِ ـ ـ	----	ਦਰਮਾਦੇ ਠਾਢੇ ਦਰਬਾਰਿ ॥
تُجھ بِنُ سُرتِ کرےَ کو میری درسنُ دِجےَ کھولِّ کِوار ـ ـ1ـ ـ رہاءُ ـ ـ	----	ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ ਕਿਵਾਰ ॥੧॥ ਰਹਾਉ ॥
تُم دھن دھنی اُدارِتیاگی سّرونّہ سُنِیئتُ سُجسُ تُمّہار ـ ـ	----	ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ ਸੁਨੀਅਤੁ ਸੁਜਸੁ ਤੁਮ੍ਹਾਰ ॥
ماگءُ کاہِ رنّک سبھ دیکھءُ تُمّہ ہی تے میرو نِستارُ ـ ـ1ـ ـ	----	ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ ਹੀ ਤੇ ਮੇਰੋ ਨਿਸਤਾਰੁ ॥੧॥

Urdu		Gurmukhi
جَیدےءُ ناما بِپ سُداما تِن کءُ کرِپا بھئی ہے اپار --	----	ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
کہِ کبیِر تُم سنّمرتھ داتے چارِ پدارتھ دیت ن بار --2--7--	----	ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥
بِلاولُ --	----	ਬਿਲਾਵਲੁ ॥
ڈنّڈا مُنّدرا کھِنّتھا آدھاری --	----	ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
بھّرم کےَ بھاءِ بھوےَ بھیکھدھاری --1--	----	ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥
آسنُ پون دوُرِ کرِ بورے --	----	ਆਸਨੁ ਪਵਨ ਦੂਰਿ ਕਰਿ ਬਵਰੇ ॥
چھوڈِ کپٹُ نِت ہرِ بھجُ بورے --1-- رہاءُ --	Page# [857]	ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥
جِہ توُ جاچہِ سو ت٘رِبھون بھوگی --	----	ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥
کہِ کبیِر کیسَو جگِ جوگی --2--8--	----	ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥
بِلاولُ --	----	ਬਿਲਾਵਲੁ ॥
اِنِ مائِیا جگدِیس گُسائی تُمھرے چرن بِسارے --	----	ਇਨਿ੍ ਮਾਇਆ ਜਗਦੀਸ ਗੁਸਾਈ ਤੁਮ੍ਰੇ ਚਰਨ ਬਿਸਾਰੇ ॥
کِنّچت پ٘ریِتِ ن اُپجےَ جن کءُ جن کہا کرہِ بیچارے --1-- رہاءُ --	----	ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥

دھرِگ تنُ دھرِگ دھنُ دھرِگ اِہ مائِیا دھرِگ دھرِگ متِ بُدھِ پھنّنی --	----	ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥
اِس مائِیا کءُ دِرڑ کرِ راکھہُ باندھے آپ بچنّنی --1--	----	ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥
کِیا کھیتی کِیا لیوا دیئی پرپنّچ جھُوٹھُ گُمانا --	----	ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥
کہِ کبیِر تے انّتِ بِگوتے آئِیا کالُ نِدانا --2--9--	----	ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥
بِلاولُ --	----	ਬਿਲਾਵਲੁ ॥
سریر سروور بھِیترے آچھےَ کمل انُوپ --	----	ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥
پرم جوتِ پُرکھوتمو جا کےَ ریکھ ن رُوپ --1--	----	ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥
رے من ہرِ بھجُ بھرمُ تجہُ جگجیِون رام --1-- رہاءُ --	----	ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥
آوت کچھُو ن دِیسئی نہ دِسےَ جات --	----	ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥
جہ اُپجےَ بنسےَ تہی جیَسے پُرون پات --2--	----	ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥

مِتھِیا کرِ مائِیا تجی سُکھ سہج بِچارِ --	----	ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥
کہِ کبِیر سیوا کرہُ من منّجھِ مُرارِ --3--10--	----	ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥
بِلاولُ --	----	ਬਿਲਾਵਲੁ ॥
جنم مرن کا بھّرمُ گئِیا گوبِد لِو لاگی --	----	ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥
جِیوت سُنّنِ سمانِیا گُر ساکھی جاگی --1-- رہاءُ --	----	ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥
کاسی تے دھُنِ اُوپجے دھُنِ کاسی جائی --	----	ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥
کاسی پھُوٹی پنّڈِتا دھُنِ کہاں سمائی --1--	----	ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
ترِکُٹی سنّدھِ مے پیکھِیا گھٹ ہُو گھٹ جاگی --	----	ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥
اَیسی بُدھِ سماچری گھٹ ماہِ تِیاگی --2--	----	ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥
آپُ آپ تے جانِیا تیج تیج سمانا --	----	ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥

کہ کبیر اب جانِیا گوبِد منُ مانا --3--11--	----	ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥
بِلاولُ --	----	ਬਿਲਾਵਲੁ ॥
چرن کمل جا کےَ رِدےَ بسہِ سو جنُ کِءُ ڈولےَ دیو --	----	ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥
مانَو سبھ سُکھ نءُ نِدھِ تا کےَ سہجِ سہجِ جسُ بولےَ دیو -- رہاءُ --	----	ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥
تب اِہ متِ جئُو سبھ مہِ پیکھےَ کُٹِل گانْٹھِ جب کھولےَ دیو --	----	ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥
بارنّ بار مائِیا تے اٹکےَ لےَ نرجا منُ تولےَ دیو --1--	----	ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥
جہ اُہُ جاءِ تہی سُکھُ پاوےَ مائِیا تاسُ ن جھولےَ دیو --	----	ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥
کہِ کبیر میرا منُ مانِیا رام پریِتِ کیِئو لےَ دیو --2--12--	----	ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥
بِلاولُ بانْݨی بھگت نامدیو جی کی	----	ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سپھل جنمُ مو کءُ گُر کینا --	----	ਸਫਲ ਜਨਮੁ ਮੋ ਕਉ ਗੁਰ ਕੀਨਾ ॥
دُکھ بِسارِ سُکھ انّترِ لینا --1--	----	ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥

گیان انجن مو کءُ گُرِ دینا --	Page# [858]	ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥
رام نام بِنُ جیونُ من ہِینا --1-- رہاءُ --	----	ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥
نامدےءِ سِمرنُ کرِ جاناں --	----	ਨਾਮਦੇਇ ਸਿਮਰਨੁ ਕਰਿ ਜਾਨਾਂ ॥
جگجیون سِءُ جیءُ سماناں --2--1--	----	ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥
بِلاولُ بانٹی روِداس بھگت کی	----	ਬਿਲਾਵਲੁ ਬਾਣੀ ਰਵਿਦਾਸ ਭਗਤ ਕੀ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
دارِدُ دیکھِ سبھ کو ہسےَ ایَسی دسا ہماری --	----	ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥
اسٹ دسا سِدھِ کر تلےَ سبھ ک٘رِپا تُماری --1--	----	ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥
توُ جانت مےَ کِچھُ نہی بھو کھنّڈن رام --	----	ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥
سگل جیء سرناگتی پ٘ربھ پوُرن کام --1-- رہاءُ --	----	ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥
جو تیری سرناگتا تِن ناہی بھارُ --	----	ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥
اوُچ نیِچ تُم تے ترے آلجُ سنّسارُ --2--	----	ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥

کہِ روِداس اکتھ کتھا بہُ کاءِ کرِیجے --	----	ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥
جَیسا تُو تَیسا تُہی کِیا اُپما دِیجَے --3--1--	----	ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥
بِلاولُ --	----	ਬਿਲਾਵਲੁ ॥
جِہ کُل سادھُ بَیسنَو ہوءِ --	----	ਜਿਹ ਕੁਲ ਸਾਧੁ ਬੈਸਨੌ ਹੋਇ ॥
برن ابرن رنَکُ نہی اِیسُرُ بِمل باسُ جانیئےَ جگِ سوءِ --1-- رہاءُ --	----	ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥
بّرہمن بَیس سُود ارُ کھِتّری ڈُوم چنڈّار ملیچھ من سوءِ --	----	ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥
ہوءِ پُنیت بھگونّت بھجن تے آپُ تارِ تارے کُل دوءِ --1--	----	ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥
دھنِّ سُ گاءُ دھنِّ سو ٹھاءُ دھنِّ پُنیت کُٹنّب سبھ لوءِ --	----	ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥
جِنِ پِیا سار رسُ تجے آن رس ہوءِ رس مگن ڈارے بِکھُ کھوءِ --2--	----	ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥
پنّڈِت سُور چھترّپتِ راجا بھگت برابرِ اَئُرُ ن کوءِ --	----	ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥

حَیسے پُرَین پات رہے جل سمِیپ	----	ਜੈਸੇ ਪੁਰੈਨ ਪਾਤ ਰਹੈ ਜਲ ਸਮੀਪ
بھنِ رووِداس جنمے جگِ اوءِ --3--2--		ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥
باݨی سدھنے کی راگُ بِلاولُ	----	ਬਾਣੀ ਸਧਨੇ ਕੀ ਰਾਗੁ ਬਿਲਾਵਲੁ
ੴ سِتگُر پْرسادِ --	----	ੴ ਸਤਿਗੁਰ ਪ੍ਰਸਾਦਿ ॥
نْرِپ کنّنِیا کے کارنےَ	----	ਨ੍ਰਿਪ ਕੰਨਿਆ ਕੇ ਕਾਰਨੈ
اِکُ بھئِیا بھیکھدھاری --		ਇਕੁ ਭਇਆ ਭੇਖਧਾਰੀ ॥
کامارتھی سُیارتھی	----	ਕਾਮਾਰਥੀ ਸੁਆਰਥੀ
وا کی پَیج سواری --1--		ਵਾ ਕੀ ਪੈਜ ਸਵਾਰੀ ॥੧॥
تو گُن کہا جگت گُرا	----	ਤਵ ਗੁਨ ਕਹਾ ਜਗਤ ਗੁਰਾ
جءُ کرمُ ن ناسےَ --		ਜਉ ਕਰਮੁ ਨ ਨਾਸੈ ॥
سِنگھ سرن کت جائیِۓ	----	ਸਿੰਘ ਸਰਨ ਕਤ ਜਾਈਐ
جءُ جنّبُکُ گْراسےَ --1-- رہاءُ --		ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
ایک بُونّد جل کارنے	----	ਏਕ ਬੂੰਦ ਜਲ ਕਾਰਨੇ
چاتْرِکُ دُکھُ پاوےَ --		ਚਾਤ੍ਰਿਕੁ ਦੁਖੁ ਪਾਵੈ ॥
پْران گۓ ساگرُ ملےَ	----	ਪ੍ਰਾਨ ਗਏ ਸਾਗਰੁ ਮਿਲੈ
پھُنِ کامِ ن آوےَ --2--		ਫੁਨਿ ਕਾਮਿ ਨ ਆਵੈ ॥੨॥
پْران جُ تھاکے تھِرُ نہی	----	ਪ੍ਰਾਨ ਜੁ ਥਾਕੇ ਥਿਰੁ ਨਹੀ
کَیسے بِرماوءُ --		ਕੈਸੇ ਬਿਰਮਾਵਉ ॥

بُوڈِ مُوۓ نئُکا ملےَ کہُ کاہِ چڈھاوءُ ۔۔3۔۔	----	ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥
مےَ ناہی کچھُ ہءُ نہی کِچھ آہِ ن مورا ۔۔	----	ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ائُسر لجا راکھِ لیہُ سدھنا جنُ تورا ۔۔4۔۔1۔۔	----	ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥
ੴ سِتِنامُ کرتا پُرکھُ نِربھءُ نِرۄَیرُ اکال مُورتِ اجُونی سَیبھنّ گُرپ٘رسادِ ۔۔	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راگُ گونّڈ چئُپدے مہلا[1] 4 گھرُ 1 ۔۔ | [1]محلا	Page# [859]	ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
جے منِ چِتِ آس رکھہِ ہرِ اُوپرِ تا من چِنّدے انیک انیک پھل پائی ۔۔	----	ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
ہرِ جانےَ سبھُ کِچھُ جو جیءِ ۄرتےَ پ٘ربھُ گھالِیا کِسےَ کا اِکُ تِلُ ن گوائی ۔۔	----	ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥
ہرِ تِس کی آس کیِجےَ من میرے جو سبھ مہِ سُیامی رہِیا سمائی ۔۔1۔۔	----	ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
میرے من آسا کرِ جگدِیس گُسائی ۔۔	----	ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥
جو بِنُ ہرِ آس اور کاہُو کی کیِجےَ سا نِہپھل آس سبھ بِرتھی جائی ۔۔1۔۔ رہاءُ ۔۔	----	ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥

جو دِسے مائِیا موہ کُٹنّبُ سبھُ
مت تِس کی آس لگ جنمُ گوائی --

ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ
ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥

اِنّہ کے کُچھُ ہاتھِ نہی کہا کرہِ اِہ بپڑے
اِنّہ کا واہِیا کُچھُ ن وسائی --

ਇਨ੍ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ
ਇਨ੍ ਕਾ ਵਾਹਿਆ ਕਛੁ ਨ ਵਸਾਈ ॥

میرے من آس کرِ ہرِ پرِیتم اپُنے کی
جو تُجھُ تارے تیرا کُٹنّبُ سبھُ چھڈائی

ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ
ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥

--2--

جے کُچھُ آس اور کرہِ پرمتّری
مت تُوںّ جانہِ تیرے کِتے کمِّ آئی --

ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ
ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥

اِہ آس پرمتّری بھاءُ دُوجا ہے
کِھن مہِ جھُوٹھُ بنِس سبھ جائی --

ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ
ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥

میرے من آسا کرِ ہرِ پرِیتم ساچے کی
جو تیرا گھالیا سبھُ تھاءِ پائی --3--

ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ
ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥

آسا منسا سبھ تیری میرے سُیامی
جَیسی تُو آس کراوہِ تَیسی کو آس کرائی --

ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ
ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥

کِچھُ کِسی کے ہتھِ ناہی میرے سُیامی
اَیسی میرے ستِگُرِ بُوجھ بُجھائی --

ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ
ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥

جن نانک کی آس تُو جانٔہِ ہرِ درسنُ دیکھِ ہرِ درسنِ ترِپتائی --1--4--	Page# [860]	ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥
گونْڈ مہلا[1] 4 -- | [1]محلا-	----	ਗੋਂਡ ਮਹਲਾ ੪ ॥
اَیسا ہرِ سیوِیۓَ نِت دھِیائیۓَ جو کھِن مہِ کِلوِکھ سبھِ کرے بِناسا --	----	ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥
جے ہرِتیاگِ اور کی آس کیجےَ تا ہرِ نہپھل سبھ گھال گواسا --	----	ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥
میرے من ہرِ سیوِہُ سُکھداتا سُیامی جِسُ سیوِۓَ سبھ بھُکھ لہاسا --1--	----	ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥
میرے من ہرِ اُوپرِ کیجےَ بھرواسا --	----	ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥
جہ جائیۓَ تہ نالِ میرا سُیامی ہرِ اپنی پَیج رکھےَ جن داسا --1-- رہاءُ --	----	ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥
جے اپنی بِرتھا کہہُ اورا پہِ تا آگےَ اپنی بِرتھا بہُ بہُتُ کڈھاسا --	----	ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥
اپنی بِرتھا کہہُ ہرِ اپُنے سُیامی پہِ جو تُمّہرے دُوکھ تتکال کٹاسا --	----	ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਰੇ ਦੂਖ ਤਤਕਾਲ ਕਟਾਸਾ ॥

سو اَیسا پّربھُ چھوڑِ اپنی بِرتھا اورا پہِ کہیئَے اورا پہِ کہِ من لاج مراسا ۔۔2۔۔	----	ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥
جو سنّسارے کے کُٹنّب مِترّ بھائی دِیسہِ من میرے تے سبھِ اپنےَ سُیاءِ مِلاسا ۔۔	----	ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥
جِتُ دِنِ اُنّہ کا سُیاءُ ہوءِ ن آوےَ تِتُ دِنِ نیڑےَ کو ن ڈھُکاسا ۔۔	----	ਜਿਤੁ ਦਿਨਿ ਉਨ੍ਹ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ ॥
من میرے اپنا ہرِ سیوِ دِنُ راتی جو تُدھُ اُپکرےَ دُوکھِ سُکھاسا ۔۔3۔۔	----	ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥
تِس کا بھرواسا کِءُ کیِجےَ من میرے جو انّتی اُسرِ رکھِ ن سکاسا ۔۔	----	ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥
ہرِ جپُ منّتُ گُر اُپدیسُ لےَ جاپہُ تِنّہ انّتِ چھڈاۓ جِنّہ ہرِ پّرِیتِ چِتاسا ۔۔	----	ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ਹ ਅੰਤਿ ਛਡਾਏ ਜਿਨ੍ਹ ਹਰਿ ਪ੍ਰੀਤਿ ਚਿਤਾਸਾ ॥
جن نانک اندِنُ نامُ جپہُ ہرِ سنّتہُ اِہُ چھُوٹنْ کا ساچا بھرواسا ۔۔4۔۔2۔۔	----	ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥
گونْڈ مہلا[1] 4 ۔۔ | [1]محلا۔	----	ਗੋਂਡ ਮਹਲਾ ੪ ॥
ہرِ سِمرت سدا ہوءِ انّندُ سُکھُ انّترِ سانْتِ سِیتل منُ اپنا ۔۔	----	ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥

جَیسے سکتِ سُورُ بہُ جلتا گُر سسِ دیکھے لہِ جاءِ سبھ تپنا --1--	----	ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥
میرے من اندِنُ دھِیاءِ نامُ ہرِ جپنا --	----	ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥
جہا کہا تُجھُ راکھےَ سبھ ٹھائی سو اَیسا پْربھُ سیوِ سدا تُوُ اپنا --1-- رہاءُ --	----	ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥
جا مہِ سبھِ نِدھان سو ہرِ جپِ من میرے گُرمُکھِ کھوجِ لہہُ ہرِ رتنا --	----	ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥
جِن ہرِ دھِیائِیا تِن ہرِ پائِیا میرا سُیامی تِن کے چرݨ ملہُ ہرِ دسنا --2--	----	ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥
سبدُ پچھاݨِ رام رسُ پاوہُ اوہُ اُوتمُ سنّتُ بھئِئو بڈ بڈنا --	----	ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥
تِسُ جن کی وڈِیائی ہرِ آپِ ودھائی اوہُ گھٹےَ ن کِسےَ کی گھٹائی اِکُ تِلُ تِلُ تِلنا --3--	----	ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥
جِس تے سُکھ پاوہِ من میرے سو سدا دھِیاءِ نِت کر جُرنا --	----	ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥

جن نانک کءُ ہرِ دانُ اِکُ دِجےَ نِت بسہِ رِدے ہری موہِ چرنا --3--4--	Page# [861]	ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥
گونْڈ مہلا[1] 4 -- | [1]محلا-	----	ਗੋਂਡ ਮਹਲਾ ੪ ॥
جتنے ساہ پاتِساہ[1] اُمراو سِکدار چئُدھری سبھِ مِتھیا جھوٹھُ بھاءُ دُوجا جانُ -- | [1]پاتِشاہ-	----	ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥
ہرِ ابِناسی سدا تھِرُ نہچلُ تِسُ میرے من بھجُ پروانُ --1--	----	ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥
میرے من نامُ ہری بھجُ سدا دِیبانُ --	----	ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥
جو ہرِ مہلُ[1] پاوے گُر بچنی تِسُ جیوڈُ اورُ ناہی کِسےَ دا تانُ --1-- رہاءُ -- | [1]محلُ-	----	ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥
جتنے دھنونّت کُلونّت مِلکھونّت دِیسہِ من میرے سبھِ بِنسِ جاہِ جِءُ رنّگُ کسُنّبھ کچانُ --	----	ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥
ہرِ ستِ نِرنّجنُ سدا سیوِ من میرے جِتُ ہرِ درگہ پاوہِ تُو مانُ --2--	----	ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥

بّراہمنڑُ کھتّری سُود وَیس چارِ ورن چارِ آسّرم ہہِ جو ہرِ دھِیاوے سو پردھانُ ـ ـ	----	ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥
جِءُ چنّدن نِکٹِ وسے ہِرڈُ بپُڑا تِءُ ستسنّگتِ مِلِ پتِت پروانڑُ ـ ـ3ـ ـ	----	ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥
اوہُ سبھ تے اُوچا سبھ تے سُوچا جا کے ہِردے وسِیا بھگوانُ ـ ـ	----	ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥
جن نانکُ تِس کے چرن پکھالے جو ہرِ جنُ نیِچُ جاتِ[1] سیوکانڑُ ـ ـ4ـ ـ4ـ ـ	----	ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥
[1] زاتِ ـ		
گونْڈ مہلا[1] 4 ـ ـ | [1] محلا ـ	----	ਗੋਂਡ ਮਹਲਾ ੪ ॥
ہرِ انّترجامی سبھتے ورتے جیہا ہرِ کرائے تیہا کو کرئیِئے ـ ـ	----	ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥
سو اَیسا ہرِ سیوِ سدا من میرے جو تُدھنو سبھ دُو رکھِ لئیِئے ـ ـ1ـ ـ	----	ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥
میرے من ہرِ جپ ہرِ نِت پڑھئیِئے ـ ـ	----	ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥
ہرِ بِنُ کو مارِ جِیوالِ ن ساکے تا میرے من کائِتُ کڑھئیِئے ـ ـ1ـ ـ رہاءُ ـ ـ	----	ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥

ہرِ پرپنچُ کِیا سبھُ کرتے وِچ آپے آپڑٰی جوتِ دھرئیۓ --	----	ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥
ہرِ ایکو بولے ہرِ ایکُ بُلاۓ گُرِ پُورے ہرِ ایکُ دِکھئیۓ --2--	----	ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥
ہرِ انّترِ نالے باہرِ نالے کہُ تِس پاسہُ من کِیا چورئیۓ --	----	ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥
نِہکپٹ سیوا کیجے ہرِ کیری تاں میرے من سرب سُکھ ئیئیۓ --3--	----	ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥
جِس دے وسِ سبھُ کِچھُ سو سبھ دُو وڈّا سو میرے من سدا دھئیۓ --	----	ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥
جن نانکُ سو ہرِ نالِ ہے تیرے ہرِ سدا دھِیاءِ تُو تُدھ لۓ چھڈئیۓ --5--4--	----	ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥
گونڈ مہلا[1] 4 -- | محلا[1]	----	ਗੋਂਡ ਮਹਲਾ ੪ ॥
ہرِ درسن کءُ میرا منُ بہُ تپتےَ جِءُ ترِکھاونّتُ بِنُ نیر --1--	----	ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥
میرے منِ پریمُ لگو ہرِ تیر --	----	ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥
ہمری بیدن ہرِ پربھُ جانے میرے من انّترکی پیر --1-- رہاءُ --	----	ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥

میرے ہرِ پرِیتم کی کوئی بات سُناوے سو بھائی سو میرا بیر --2--	----	ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥
مِل مِل سکھی گُن کہُ میرے پربھ کے لے ستگُر کی متِ دھیر --3--	----	ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥
جن نانک کی ہرِ آس پُجاوہُ ہرِ درسنِ سانْتِ سریر --4--6-- چھکا --1	Page# [862]	ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥
راگُ گونڈ مہلا[1] 5 چؤُپدے گھرُ 1 | [1] محلا	----	ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
سبھُ کرتا سبھُ بھُگتا --1-- رہاءُ --	----	ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥
سُنتو کرتا پیکھت کرتا --	----	ਸੁਨਤੋ ਕਰਤਾ ਪੇਖਤ ਕਰਤਾ ॥
ادِرسٹو کرتا دِرسٹو کرتا --	----	ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥
اوپتِ کرتا پرلءُ کرتا --	----	ਓਪਤਿ ਕਰਤਾ ਪਰਲਉ ਕਰਤਾ ॥
بِیاپت کرتا الِپتو کرتا --1--	----	ਬਿਆਪਤ ਕਰਤਾ ਅਲਿਪਤੋ ਕਰਤਾ ॥੧॥
بکتو کرتا بُوجھت کرتا --	----	ਬਕਤੋ ਕਰਤਾ ਬੂਝਤ ਕਰਤਾ ॥
آوتُ کرتا جاتُ بھی کرتا --	----	ਆਵਤੁ ਕਰਤਾ ਜਾਤੁ ਭੀ ਕਰਤਾ ॥
نِرگُن کرتا سرگُن کرتا --	----	ਨਿਰਗੁਨ ਕਰਤਾ ਸਰਗੁਨ ਕਰਤਾ ॥
گُر پرسادِ نانک سمدِرسٹا --2--1--	----	ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥
گونڈ مہلا[1] 5 -- | [1] محلا	----	ਗੋਂਡ ਮਹਲਾ ੫ ॥

پھاکِئو مِین کپِک کی نِیائی
تُو اُرجھِ رہِئو کسُنّبھائِلے --

ਫਾਕਿਓ ਮੀਨ ਕਪਿਕ ਕੀ ਨਿਆਈ
ਤੂ ਉਰਝਿ ਰਹਿਓ ਕਸੁੰਭਾਇਲੇ ॥

پگ دھارہِ ساسُ لیکھےَ لےَ
تءُ اُدھرہِ ہرِ گُنْ گائِلے --1--

ਪਗ ਧਾਰਹਿ ਸਾਸੁ ਲੇਖੈ ਲੈ
ਤਉ ਉਧਰਹਿ ਹਰਿ ਗੁਣ ਗਾਇਲੇ ॥੧॥

من سمجھ چھوڈِ آوائِلے --

ਮਨ ਸਮਝੁ ਛੋਡਿ ਆਵਾਇਲੇ ॥

اپنے رہن کءُ ٹھئُرُ ن پاوہِ
کاۓ پر کےَ جائِلے --1-- رہاءُ --

ਅਪਨੇ ਰਹਨ ਕਉ ਠਉਰੁ ਨ ਪਾਵਹਿ
ਕਾਏ ਪਰ ਕੈ ਜਾਇਲੇ ॥੧॥ ਰਹਾਉ ॥

جِءُ میَگلُ اِنّدری رسِ پریرِئو
تُو لاگِ پرِئو کُٹنّبائِلے --

ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ
ਤੂ ਲਾਗਿ ਪਰਿਓ ਕੁਟੰਬਾਇਲੇ ॥

جِءُ پنّکھی اِکتّر ہوءِ پھِرِ بِچھُرےَ
تھِرُ سنّگتِ ہرِ ہرِ دھِیائِلے --2--

ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ
ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥

جَیسے مِینُ رسن سادِ بِنسِئو
اوہُ مُوٹھَو مُوڑ لوبھائِلے --

ਜੈਸੇ ਮੀਨੁ ਰਸਨ ਸਾਦਿ ਬਿਨਸਿਓ
ਓਹੁ ਮੂਠੌ ਮੂੜ ਲੋਭਾਇਲੇ ॥

تُو ہویا پنّچ واسِ وَیری کےَ
چھُوٹہِ پرُ سرنائِلے --3--

ਤੂ ਹੋਆ ਪੰਚ ਵਾਸਿ ਵੈਰੀ ਕੈ
ਛੂਟਹਿ ਪਰੁ ਸਰਨਾਇਲੇ ॥੩॥

ہوہُ کرِپال دِین دُکھ بھنّجن
سبھِ تُمھرے جیء جنّتائِلے --

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ
ਸਭਿ ਤੁਮ੍ਹ੍ਰੇ ਜੀਅ ਜੰਤਾਇਲੇ ॥

پاوءُ دانُ سدا درسُ پیکھا
مِلُ نانک داس دسائِلے --4--2--

ਪਾਵਉ ਦਾਨੁ ਸਦਾ ਦਰਸੁ ਪੇਖਾ
ਮਿਲੁ ਨਾਨਕ ਦਾਸ ਦਸਾਇਲੇ ॥੪॥੨॥

راگُ گونڈ مہلا[1] 5 چئُپدے گھرُ 2 | محلا[1]	----	ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ستگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
جیء پّران کیۓ جِن ساجِ ۔۔	----	ਜੀਅ ਪ੍ਰਾਨ ਕੀਏ ਜਿਨਿ ਸਾਜਿ ॥
ماٹی مہِ جوت رکھی نِواجِ ۔۔	----	ਮਾਟੀ ਮਹਿ ਜੋਤਿ ਰਖੀ ਨਿਵਾਜਿ ॥
برتن کءُ سبھُ کِچھُ بھوجن بھوگاءِ ۔۔	----	ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥
سو پّربھُ تجِ مُوڑے کت جاءِ ۔۔1۔۔	----	ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥
پاربّرہم کی لاگءُ سیو ۔۔	----	ਪਾਰਬ੍ਰਹਮ ਕੀ ਲਾਗਉ ਸੇਵ ॥
گُر تے سُجھےَ نِرنّجن دیو ۔۔1۔۔ رہاءُ ۔۔	----	ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥
جِن کیۓ رنّگ انِکٔ پرکار ۔۔	----	ਜਿਨਿ ਕੀਏ ਰੰਗ ਅਨਿਕ ਪਰਕਾਰ ॥
اوپتِ پرلءُ نِمکھ مجھار ۔۔	----	ਓਪਤਿ ਪਰਲਉ ਨਿਮਖ ਮਝਾਰ ॥
جا کی گتِ مِتِ کہی ن جاءِ ۔۔	----	ਜਾ ਕੀ ਗਤਿ ਮਿਤਿ ਕਹੀ ਨ ਜਾਇ ॥
سو پّربھُ من میرے سدا دھِیاءِ ۔۔2۔۔	----	ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥
آءِ ن جاوےَ نِہچلُ دھنی ۔۔	----	ਆਇ ਨ ਜਾਵੈ ਨਿਹਚਲੁ ਧਨੀ ॥
بیئنّت گُنا تا کے کیتکٔ گنی ۔۔	----	ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥
لال نام جا کےَ بھرے بھنّڈار ۔۔	----	ਲਾਲ ਨਾਮ ਜਾ ਕੈ ਭਰੇ ਭੰਡਾਰ ॥
سگل گھٹا دیوےَ آدھار ۔۔3۔۔	Page# [863]	ਸਗਲ ਘਟਾ ਦੇਵੈ ਆਧਾਰ ॥੩॥
ستِ پُرکھُ جا کو ہے ناءُ ۔۔	----	ਸਤਿ ਪੁਰਖੁ ਜਾ ਕੋ ਹੈ ਨਾਉ ॥
مِٹہِ کوٹِ اگھ نِمکھ جسُ گاءُ ۔۔	----	ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥
بال سکھائی بھگتن کو مِیت ۔۔	----	ਬਾਲ ਸਖਾਈ ਭਗਤਨ ਕੋ ਮੀਤ ॥

پّران ادھار نانک ہِت چِیت --3--1--4--	----	ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
نام سنّگِ کِینو بِیُہارُ --	----	ਨਾਮ ਸੰਗਿ ਕੀਨੋ ਬਿਉਹਾਰੁ ॥
نامو[1] ہی اِسُ من کا ادھارُ -- | [1]نامو-	----	ਨਾਮੋੁ ਹੀ ਇਸੁ ਮਨ ਕਾ ਅਧਾਰੁ ॥
نامو ہی چِتِ کِینی اوٹ --	----	ਨਾਮੋ ਹੀ ਚਿਤਿ ਕੀਨੀ ਓਟ ॥
نامُ جپت مِٹہِ پاپ کوٹِ --1--	----	ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥
راسِ دِیئی ہرِ ایکو نامُ --	----	ਰਾਸਿ ਦੀਈ ਹਰਿ ਏਕੋ ਨਾਮੁ ॥
من کا اِسٹُ گُر سنّگِ دھِیانُ --1-- رہاءُ --	----	ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥
نامُ ہمارے جیء کی راسِ --	----	ਨਾਮੁ ਹਮਾਰੇ ਜੀਅ ਕੀ ਰਾਸਿ ॥
نامو سنّگی جت کت جات --	----	ਨਾਮੋ ਸੰਗੀ ਜਤ ਕਤ ਜਾਤ ॥
نامو ہی منِ لاگا مِیٹھا --	----	ਨਾਮੋ ਹੀ ਮਨਿ ਲਾਗਾ ਮੀਠਾ ॥
جلِ تھلِ سبھ مہِ نامو ڈِیٹھا --2--	----	ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥
نامے درگہ مُکھ اُجلے --	----	ਨਾਮੇ ਦਰਗਹ ਮੁਖ ਉਜਲੇ ॥
نامے سگلے کُل اُدھرے --	----	ਨਾਮੇ ਸਗਲੇ ਕੁਲ ਉਧਰੇ ॥
نامِ ہمارے کارج سِیدھ --	----	ਨਾਮਿ ਹਮਾਰੇ ਕਾਰਜ ਸੀਧ ॥
نام سنّگِ اِہُ منُویا گِیدھ --3--	----	ਨਾਮ ਸੰਗਿ ਇਹੁ ਮਨੂਆ ਗੀਧ ॥੩॥
نامے ہی ہم نِربھءُ بھئے --	----	ਨਾਮੇ ਹੀ ਹਮ ਨਿਰਭਉ ਭਏ ॥

نامے آون جاون رہے --	----	ਨਾਮੇ ਆਵਨ ਜਾਵਨ ਰਹੇ ॥
گُرِ پُورے میلے گُنٹاس --	----	ਗੁਰਿ ਪੂਰੈ ਮੇਲੇ ਗੁਣਤਾਸ ॥
کہُ نانک سُکھِ سہجِ نِواسُ --4--2--4--	----	ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
نِمانے کءُ جو دیتو مانُ --	----	ਨਿਮਾਨੇ ਕਉ ਜੋ ਦੇਤੋ ਮਾਨੁ ॥
سگل بھُوکھے کءُ کرتا دانُ --	----	ਸਗਲ ਭੂਖੇ ਕਉ ਕਰਤਾ ਦਾਨੁ ॥
گربھ گھور مہِ راکھنہارُ --	----	ਗਰਭ ਘੋਰ ਮਹਿ ਰਾਖਨਹਾਰੁ ॥
تِسُ ٹھاکُر کءُ سدا نمسکارُ --1--	----	ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥
اَیسو پّربھُ من ماہِ دھِیاءِ --	----	ਐਸੋ ਪ੍ਰਭੁ ਮਨ ਮਾਹਿ ਧਿਆਇ ॥
گھٹِ اوگھٹِ جت کتہِ سہاءِ --1-- رہاءُ --	----	ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥
رنّکُ راءُ جا کےَ ایک سمانِ --	----	ਰੰਕੁ ਰਾਉ ਜਾ ਕੈ ਏਕ ਸਮਾਨਿ ॥
کِیٹ ہستِ سگل پُوران --	----	ਕੀਟ ਹਸਤਿ ਸਗਲ ਪੂਰਾਨ ॥
بِیئو پُوچھِ ن مسلتِ[1] دھرےَ -- | [1]مصلتِ-	----	ਬੀਓ ਪੂਛਿ ਨ ਮਸਲਤਿ ਧਰੈ ॥
جو کِچھُ کرےَ سُ آپہِ کرےَ --2--	----	ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥
جا کا انّتُ ن جانسِ کوءِ --	----	ਜਾ ਕਾ ਅੰਤੁ ਨ ਜਾਨਸਿ ਕੋਇ ॥
آپے آپِ نِرنّجنُ سوءِ --	----	ਆਪੇ ਆਪਿ ਨਿਰੰਜਨੁ ਸੋਇ ॥
آپِ اکارُ آپِ نِرنّکارُ --	----	ਆਪਿ ਅਕਾਰੁ ਆਪਿ ਨਿਰੰਕਾਰੁ ॥

گھٹ گھٹ گھٹِ سبھ گھٹ آدھارُ --3--	----	ਘਟ ਘਟ ਘਟਿ ਸਭ ਘਟ ਆਧਾਰੁ ॥੩॥
نام رنگِ بھگت بھئے لال --	----	ਨਾਮ ਰੰਗਿ ਭਗਤ ਭਏ ਲਾਲ ॥
جسُ کرتے سنّت سدا نِہال --	----	ਜਸੁ ਕਰਤੇ ਸੰਤ ਸਦਾ ਨਿਹਾਲ ॥
نام رنگِ جن رہے اگھاءِ --	----	ਨਾਮ ਰੰਗਿ ਜਨ ਰਹੇ ਅਘਾਇ ॥
نانکؔ تِن جن لاگےَ پاءِ --4--3--5--	----	ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
جا کےَ سنّگِ اِہُ منُ نِرملُ --	----	ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
جا کےَ سنّگِ ہرِ ہرِ سِمرنُ --	----	ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥
جا کےَ سنّگِ کِلبِکھ ہوہِ ناس --	----	ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥
جا کےَ سنّگِ رِدےَ پرگاس --1--	----	ਜਾ ਕੈ ਸੰਗਿ ਰਿਦੈ ਪਰਗਾਸ ॥੧॥
سے سنّتن ہرِ کے میرے مِیت --	----	ਸੇ ਸੰਤਨ ਹਰਿ ਕੇ ਮੇਰੇ ਮੀਤ ॥
کیول نامُ گائیئےَ جا کےَ نیت --1-- رہاءُ --	----	ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥
جا کےَ منّترِ ہرِ ہرِ منِ وسےَ --	----	ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥
جا کےَ اُپدیسِ بھرمُ بھءُ نسےَ --	----	ਜਾ ਕੈ ਉਪਦੇਸਿ ਭਰਮੁ ਭਉ ਨਸੈ ॥
جا کےَ کیرتِ نِرمل سار --	----	ਜਾ ਕੈ ਕੀਰਤਿ ਨਿਰਮਲ ਸਾਰ ॥
جا کی رینُ بانْچھےَ سنّسار --2--	----	ਜਾ ਕੀ ਰੇਨੁ ਬਾਂਛੈ ਸੰਸਾਰ ॥੨॥
کوٹِ پتِت جا کےَ سنّگِ اُدھار --	----	ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥
ایکُ نِرنّکارُ جا کےَ نام ادھار --	----	ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥

سرب جِیا کا جانےَ بھےءُ --	----	ਸਰਬ ਜੀਆ ਕਾ ਜਾਨੈ ਭੇਉ ॥
کِرپا نِدھان نِرنّجن دےءُ --3--	----	ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
پاربّرہم جب بھےءَ کِرپال --	----	ਪਾਰਬ੍ਰਹਮ ਜਬ ਭਏ ਕ੍ਰਿਪਾਲ ॥
تب بھیٹے گُر سادھ دئِیال --	----	ਤਬ ਭੇਟੇ ਗੁਰ ਸਾਧ ਦਇਆਲ ॥
دِنُ رَینِڑ نانکُ نامُ دھِیاۓ --	----	ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥
سُوکھ سہج آننّد ہرِ ناۓ --4--4--6--	Page# [864]	ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
گُر کی مُورتِ من مہِ دھِیانُ --	----	ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
گُر کےَ سبدِ منّترُ منُ مان --	----	ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
گُر کے چرن رِدےَ لےَ دھارءُ --	----	ਗੁਰ ਕੇ ਚਰਨ ਰਿਦੈ ਲੈ ਧਾਰਉ ॥
گُرُ پاربّرہمُ سدا نمسکارءُ --1--	----	ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥
مت کو بھرمِ بھُلےَ سنّسارِ --	----	ਮਤ ਕੋ ਭਰਮਿ ਭੁਲੈ ਸੰਸਾਰਿ ॥
گُر بِنُ کوءِ ن اُترسِ پارِ --1-- رہاءُ --	----	ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
بھُولے کءُ گُرِ مارگِ پائِیا --	----	ਭੂਲੇ ਕਉ ਗੁਰਿ ਮਾਰਗਿ ਪਾਇਆ ॥
اورِتیاگِ ہرِ بھگتی لائِیا --	----	ਅਵਰ ਤਿਆਗਿ ਹਰਿ ਭਗਤੀ ਲਾਇਆ ॥
جنم مرن کی ترّاس مِٹائی --	----	ਜਨਮ ਮਰਨ ਕੀ ਤ੍ਰਾਸ ਮਿਟਾਈ ॥
گُر پُورے کی بیئنّت وڈائی --2--	----	ਗੁਰ ਪੂਰੇ ਕੀ ਬੇਅੰਤ ਵਡਾਈ ॥੨॥
گُر پّرسادِ اُوردھ کمل بِگاس --	----	ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥
انّدھکار مہِ بھئِیا پّرگاس --	----	ਅੰਧਕਾਰ ਮਹਿ ਭਇਆ ਪ੍ਰਗਾਸ ॥

جِنِ کِیِیا سو گُر تے جانِیا ـ ـ ---- ਜਿਨਿ ਕੀਆ ਸੋ ਗੁਰ ਤੇ ਜਾਨਿਆ ॥

گُر کِرپا تے مُگدھ منُ مانِیا ـ ـ 3 ـ ـ ---- ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥

گُرُ کرتا گُرُ کرݨےَ جوگُ ـ ـ ---- ਗੁਰੁ ਕਰਤਾ ਗੁਰੁ ਕਰਣੈ ਜੋਗੁ ॥

گُرُ پرمیسرُ ہےَ بھی ہوگُ ـ ـ ---- ਗੁਰੁ ਪਰਮੇਸਰੁ ਹੈ ਭੀ ਹੋਗੁ ॥

کہُ نانک پ٘ربھِ اِہےَ جنائی ـ ـ ---- ਕਹੁ ਨਾਨਕ ਪ੍ਰਭਿ ਇਹੈ ਜਨਾਈ ॥

بِنُ گُر مُکتِ ن پائیئےَ بھائی ـ ـ 4 ـ ـ 5 ـ ـ 7 ـ ـ ---- ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥

گونْڈ مہلا[1] 5 ـ ـ | [1]محلا- ---- ਗੋਂਡ ਮਹਲਾ ੫ ॥

گُروُ گُروُ گُرُ کرِ من مور ـ ـ ---- ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥

گُروُ بِنا مےَ ناہی ہور ـ ـ ---- ਗੁਰੂ ਬਿਨਾ ਮੈ ਨਾਹੀ ਹੋਰ ॥

گُر کی ٹیک رہہُ دِنُ راتِ ـ ـ ---- ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥

جا کی کوءِ ن میٹےَ داتِ ـ ـ 1 ـ ـ ---- ਜਾ ਕੀ ਕੋਇ ਨ ਮੇਟੈ ਦਾਤਿ ॥੧॥

گُرُ پرمیسرُ ایکو جاݨُ ـ ـ ---- ਗੁਰੁ ਪਰਮੇਸਰੁ ਏਕੋ ਜਾਣੁ ॥

جو تِسُ بھاوےَ سو پرواݨُ ـ ـ 1 ـ ـ رہاءُ ـ ـ ---- ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥

گُر چرݨی جا کا منُ لاگےَ ـ ـ ---- ਗੁਰ ਚਰਣੀ ਜਾ ਕਾ ਮਨੁ ਲਾਗੈ ॥

دوُکھُ دردُ بھ٘رمُ تا کا بھاگےَ ـ ـ ---- ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥

گُر کی سیوا پاۓ مانُ ـ ـ ---- ਗੁਰ ਕੀ ਸੇਵਾ ਪਾਏ ਮਾਨੁ ॥

گُر اُوپرِ سدا کُربانُ[1] ـ ـ 2 ـ ـ | [1]قُربانُ- ---- ਗੁਰ ਊਪਰਿ ਸਦਾ ਕੁਰਬਾਨੁ ॥੨॥

گُر کا درسنُ دیکھِ نِہال --	----	ਗੁਰ ਕਾ ਦਰਸਨੁ ਦੇਖਿ ਨਿਹਾਲ ॥
گُر کے سیوک کی پُورن گھال --	----	ਗੁਰ ਕੇ ਸੇਵਕ ਕੀ ਪੂਰਨ ਘਾਲ ॥
گُر کے سیوک کءُ دُکھُ ن بِیاپے --	----	ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥
گُر کا سیوکُ دہ دِس جاپے --3--	----	ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥
گُر کی مہِما کتھنُ ن جاءِ --	----	ਗੁਰ ਕੀ ਮਹਿਮਾ ਕਥਨੁ ਨ ਜਾਇ ॥
پاربرہمُ گُرُ رہِیا سماءِ --	----	ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥
کہُ نانک جا کے پُورے بھاگ --	----	ਕਹੁ ਨਾਨਕ ਜਾ ਕੇ ਪੂਰੇ ਭਾਗ ॥
گُر چرنِی تا کا منُ لاگ --4--6--8--	----	ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥
گونڈ مہلا[1] 5 -- | محلا[1]-	----	ਗੋਂਡ ਮਹਲਾ ੫ ॥
گُرُ میری پُوجا گُرُ گوبِنّدُ --	----	ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
گُرُ میرا پاربرہمُ گُرُ بھگونّتُ --	----	ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
گُرُ میرا دےءُ الکھ ابھےءُ --	----	ਗੁਰੁ ਮੇਰਾ ਦੇਉ ਅਲਖ ਅਭੇਉ ॥
سرب پُوج چرن گُر سےءُ --1--	----	ਸਰਬ ਪੂਜ ਚਰਨ ਗੁਰ ਸੇਉ ॥੧॥
گُر بِنُ اورُ ناہی مےَ تھاءُ --	----	ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
اندِنُ جپءُ گُرو گُر ناءُ --1-- رہاءُ --	----	ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
گُرُ میرا گِیانُ گُرُ رِدے دھِیانُ --	----	ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
گُرُ گوپالُ پُرکھُ بھگوانُ --	----	ਗੁਰੁ ਗੋਪਾਲੁ ਪੁਰਖੁ ਭਗਵਾਨੁ ॥
گُر کی سرنِ رہءُ کر جورِ --	----	ਗੁਰ ਕੀ ਸਰਣਿ ਰਹਉ ਕਰ ਜੋਰਿ ॥
گُرو بِنا مےَ ناہی ہورُ --2--	----	ਗੁਰੂ ਬਿਨਾ ਮੈ ਨਾਹੀ ਹੋਰੁ ॥੨॥

گُرُ بوہِتھُ تارے بھو پارِ ۔۔ ---- ਗੁਰੁ ਬੋਹਿਥੁ ਤਾਰੇ ਭਵ ਪਾਰਿ ॥

گُر سیوا جم تے چھُٹکارِ ۔۔ ---- ਗੁਰ ਸੇਵਾ ਜਮ ਤੇ ਛੁਟਕਾਰਿ ॥

انّدھکار مہِ گُر منّتّرُ اُجارا ۔۔ ---- ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥

گُر کےَ سنّگِ سگل نِستارا ۔۔3۔۔ ---- ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥

گُرُ پُورا پائیئےَ وڈبھاگی ۔۔ ---- ਗੁਰੁ ਪੂਰਾ ਪਾਈਐ ਵਡਭਾਗੀ ॥

گُر کی سیوا دُوکھُ ن لاگی ۔۔ ---- ਗੁਰ ਕੀ ਸੇਵਾ ਦੂਖੁ ਨ ਲਾਗੀ ॥

گُر کا سبدُ ن میٹےَ کوءِ ۔۔ ---- ਗੁਰ ਕਾ ਸਬਦੁ ਨ ਮੇਟੈ ਕੋਇ ॥

گُرُ نانکُ نانکُ ہرِ سوءِ ۔۔4۔۔7۔۔9۔۔ ---- ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥

گونْڈ مہلا[1] 5 ۔۔ | [1]محلا۔ ---- ਗੋਂਡ ਮਹਲਾ ੫ ॥

رام رام سنّگِ کرِ بِئُہار ۔۔ Page# [865] ਰਾਮ ਰਾਮ ਸੰਗਿ ਕਰਿ ਬਿਉਹਾਰ ॥

رام رام رام پّران ادھار ۔۔ ---- ਰਾਮ ਰਾਮ ਰਾਮ ਪ੍ਰਾਨ ਅਧਾਰ ॥

رام رام رام کِیرتنُ گاءِ ۔۔ ---- ਰਾਮ ਰਾਮ ਰਾਮ ਕੀਰਤਨੁ ਗਾਇ ॥

رمت رامُ سبھ رہِئو سماءِ ۔۔1۔۔ ---- ਰਮਤ ਰਾਮੁ ਸਭ ਰਹਿਓ ਸਮਾਇ ॥੧॥

سنّت جنا مِلِ بولہُ رام ۔۔ ---- ਸੰਤ ਜਨਾ ਮਿਲਿ ਬੋਲਹੁ ਰਾਮ ॥

سبھ تے نِرمل پُورن کام ۔۔1۔۔ رہاءُ ۔۔ ---- ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥

رام رام دھنُ سنّچِ بھنّڈار ۔۔ ---- ਰਾਮ ਰਾਮ ਧਨੁ ਸੰਚਿ ਭੰਡਾਰ ॥

رام رام رام کرِ آہار ۔۔ ---- ਰਾਮ ਰਾਮ ਰਾਮ ਕਰਿ ਆਹਾਰ ॥

رام رام وِیسرِ نہی جاءِ ۔۔ ---- ਰਾਮ ਰਾਮ ਵੀਸਰਿ ਨਹੀ ਜਾਇ ॥

کرِ کرِپا گُرِ دِییا بتاءِ ۔۔2۔۔ ---- ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥

رام رام رام سدا سہاءِ --	----	ਰਾਮ ਰਾਮ ਰਾਮ ਸਦਾ ਸਹਾਇ ॥
رام رام رام لِو لاءِ --	----	ਰਾਮ ਰਾਮ ਰਾਮ ਲਿਵ ਲਾਇ ॥
رام رام جپِ نِرمل بھئے --	----	ਰਾਮ ਰਾਮ ਜਪਿ ਨਿਰਮਲ ਭਏ ॥
جنم جنم کے کِلبِکھ گئے --3--	----	ਜਨਮ ਜਨਮ ਕੇ ਕਿਲਬਿਖ ਗਏ ॥੩॥
رمت رام جنم مرنُ نِوارے --	----	ਰਮਤ ਰਾਮ ਜਨਮ ਮਰਣੁ ਨਿਵਾਰੈ ॥
اُچرت رام بھےَ پارِ اُتارے --	----	ਉਚਰਤ ਰਾਮ ਭੈ ਪਾਰਿ ਉਤਾਰੈ ॥
سبھ تے اُوچ رام پرگاس --	----	ਸਭ ਤੇ ਊਚ ਰਾਮ ਪਰਗਾਸ ॥
نِس باسُر جپِ نانک داس --10--8--4--	----	ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥
گونْڈ مہلا[1] 5 -- | محلا[1]-	----	ਗੋਂਡ ਮਹਲਾ ੫ ॥
اُن کءُ کھسمِ[1] کینی ٹھاکہارے -- | خصمِ[1]-	----	ਉਨ ਕਉ ਖਸਮਿ ਕੀਨੀ ਠਾਕਹਾਰੇ ॥
داس سنگ تے مارِ بِدارے --	----	ਦਾਸ ਸੰਗ ਤੇ ਮਾਰਿ ਬਿਦਾਰੇ ॥
گوبِنّد بھگت کا مہلُ[1] ن پائِیا -- | محلُ[1]-	----	ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥
رام جنا مِل منگلُ گائِیا --1--	----	ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥
سگل سرِسٹِ کے پنچ سِکدار --	----	ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥
رام بھگت کے پانیہار --1-- رہاءُ --	----	ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥
جگت پاس تے لیتے دانُ --	----	ਜਗਤ ਪਾਸ ਤੇ ਲੇਤੇ ਦਾਨੁ ॥
گوبِنّد بھگت کءُ کرہِ سلامُ --	----	ਗੋਬਿੰਦ ਭਗਤ ਕਉ ਕਰਹਿ ਸਲਾਮੁ ॥
لُوٹِ لیہِ ساکت پتِ کھووہِ --	----	ਲੂਟਿ ਲੇਹਿ ਸਾਕਤ ਪਤਿ ਖੋਵਹਿ ॥

سادھ جنا پگ مِل مِل دھووہِ --2--	----	ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥
پنّچ پُوت جنٔے اِک ماءِ --	----	ਪੰਚ ਪੂਤ ਜਣੇ ਇਕ ਮਾਇ ॥
اُتبھُج کھیلُ کرِ جگت وِیاءِ --	----	ਉਤਭੁਜ ਖੇਲੁ ਕਰਿ ਜਗਤ ਵਿਆਇ ॥
تِینِ گُنّا کے سنّگِ رچ رسے --	----	ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥
اِن کءُ چھوڈِ اُوپرِ جن بسے --3--	----	ਇਨ ਕਉ ਛੋਡਿ ਊਪਰਿ ਜਨ ਬਸੇ ॥੩॥
کرِ کرِپا جن لیئے چھڈاءِ --	----	ਕਰਿ ਕਿਰਪਾ ਜਨ ਲੀਏ ਛਡਾਇ ॥
جِس کے سے تِن رکھے ہٹاءِ --	----	ਜਿਸ ਕੇ ਸੇ ਤਿਨਿ ਰਖੇ ਹਟਾਇ ॥
کہُ نانک بھگتِ پْربھ سارُ --	----	ਕਹੁ ਨਾਨਕ ਭਗਤਿ ਪ੍ਰਭ ਸਾਰੁ ॥
بِنُ بھگتی سبھ ہوءِ کھیارُ[1] --4--9--11-- | [1]خُیارُ	----	ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥
گونّڈ مہلا[1] 5 -- | [1]محلا	----	ਗੋਂਡ ਮਹਲਾ ੫ ॥
کلِ کلیس مٹے ہرِ ناءِ --	----	ਕਲਿ ਕਲੇਸ ਮਿਟੇ ਹਰਿ ਨਾਇ ॥
دُکھ بنسے سُکھ کینو ٹھاءُ --	----	ਦੁਖ ਬਿਨਸੇ ਸੁਖ ਕੀਨੋ ਠਾਉ ॥
جپ جپ انمْرِت نامُ اگھاۓ --	----	ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥
سنّت پْرسادِ سگل پھل پاۓ --1--	----	ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥
رام جپت جن پارِ پرے --	----	ਰਾਮ ਜਪਤ ਜਨ ਪਾਰਿ ਪਰੇ ॥
جنم جنم کے پاپ ہرے --1-- رہاءُ --	----	ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
گُر کے چرن رِدے اُرِ دھارے --	----	ਗੁਰ ਕੇ ਚਰਨ ਰਿਦੈ ਉਰਿ ਧਾਰੇ ॥
اگنِ ساگر تے اُترے پارے --	----	ਅਗਨਿ ਸਾਗਰ ਤੇ ਉਤਰੇ ਪਾਰੇ ॥

جنم مرݨ سبھ مِٹی اُپادھِ --	----	ਜਨਮ ਮਰਣ ਸਭ ਮਿਟੀ ਉਪਾਧਿ ॥
پّربھ سِءُ لاگی سہجِ سمادھِ --2--	----	ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
تھان تھننّترِ ایکو سُیامی --	----	ਥਾਨ ਥਨੰਤਰਿ ਏਕੋ ਸੁਆਮੀ ॥
سگل گھٹا کا انترجامی --	----	ਸਗਲ ਘਟਾ ਕਾ ਅੰਤਰਜਾਮੀ ॥
کرِ کِرپا جا کءُ مت دےءِ --	----	ਕਰਿ ਕਿਰਪਾ ਜਾ ਕਉ ਮਤਿ ਦੇਇ ॥
آٹھ پہر پّربھ کا ناءُ لےءِ --3--	----	ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥
جا کےَ انترِ وسےَ پّربھُ آپ --	----	ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥
تا کےَ ہِردےَ ہوءِ پّرگاسُ --	----	ਤਾ ਕੈ ਹਿਰਦੈ ਹੋਇ ਪ੍ਰਗਾਸੁ ॥
بھگتِ بھاءِ ہرِ کیِرتنُ کرِیئےَ --	----	ਭਗਤਿ ਭਾਇ ਹਰਿ ਕੀਰਤਨੁ ਕਰੀਐ ॥
جپِ پاربّرہمُ نانک نِسترِیئےَ --12--10--4--	----	ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
گُر کے چرن کمل نمسکارِ --	----	ਗੁਰ ਕੇ ਚਰਨ ਕਮਲ ਨਮਸਕਾਰਿ ॥
کامُ کّرودھُ اِس تن تے مارِ --	Page# [866]	ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥
ہوءِ رہیئےَ سگل کی رینا --	----	ਹੋਇ ਰਹੀਐ ਸਗਲ ਕੀ ਰੀਨਾ ॥
گھٹِ گھٹِ رمئیِیا سبھ مہِ چینا --1--	----	ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥
اِن بِدھِ رمہُ گوپال گوبِنّدُ[1] -- | [1]گوبِنّدَ-	----	ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥
تنُ دھنُ پّربھ کا پّربھ کی جِنّدُ --1-- رہاءُ --	----	ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

آٹھ پہر ہرِ کے گُن گاءُ --	----	ਆਠ ਪਹਰ ਹਰਿ ਕੇ ਗੁਣ ਗਾਉ ॥
جی ء پّران کو اِہے سُیاءُ --	----	ਜੀਅ ਪ੍ਰਾਨ ਕੋ ਇਹੈ ਸੁਆਉ ॥
تجِ ابھِمانُ جانُ پّربھ سنّگِ --	----	ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥
سادھ پّرسادِ ہرِ سِ ءُ منُ رنّگِ --2--	----	ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥
جِنِ تُونّ کِیا تِس ک ءُ جانُ --	----	ਜਿਨਿ ਤੂੰ ਕੀਆ ਤਿਸ ਕਉ ਜਾਨੁ ॥
آگےَ درگہ پاوےَ مانُ --	----	ਆਗੈ ਦਰਗਹ ਪਾਵੈ ਮਾਨੁ ॥
منُ تنُ نِرمل ہوءِ نِہالُ --	----	ਮਨੁ ਤਨੁ ਨਿਰਮਲ ਹੋਇ ਨਿਹਾਲੁ ॥
رسنا نامُ جپت گوپال --3--	----	ਰਸਨਾ ਨਾਮੁ ਜਪਤ ਗੋਪਾਲ ॥੩॥
کرِ کرِپا میرے دِین دئِیالا --	----	ਕਰਿ ਕਿਰਪਾ ਮੇਰੇ ਦੀਨ ਦਇਆਲਾ ॥
سادھُو کی منُ منّگےَ روالا --	----	ਸਾਧੂ ਕੀ ਮਨੁ ਮੰਗੈ ਰਵਾਲਾ ॥
ہوہُ دئِیال دیہُ پّربھ دانُ --	----	ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥
نانکُ جپِ جیوےَ پّربھ نامُ --4--11--13--	----	ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥
گونْڈ مہلا[1] 5 -- | محلا[1]-	----	ਗੋਂਡ ਮਹਲਾ ੫ ॥
دھُوپ دِیپ سیوا گوپال --	----	ਧੂਪ ਦੀਪ ਸੇਵਾ ਗੋਪਾਲ ॥
انِک بار بنّدن کرتار --	----	ਅਨਿਕ ਬਾਰ ਬੰਦਨ ਕਰਤਾਰ ॥
پّربھ کی سرنِ گہی سبھ تیاگِ --	----	ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥
گُر سُپّرسنّن بھئے وڈ بھاگِ --1--	----	ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥
آٹھ پہر گائِیئےَ گوبِنّدُ --	----	ਆਠ ਪਹਰ ਗਾਈਐ ਗੋਬਿੰਦੁ ॥

تنُ دھنُ پّربھ کا پّربھ کی جِنّدُ --1-- رہاءُ --	----	ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ہرِ گُݨ رمت بھئے آننّد --	----	ਹਰਿ ਗੁਣ ਰਮਤ ਭਏ ਆਨੰਦ ॥
پاربّرہم پُورن بکھسنّد[1] -- | [1]بخشنّد-	----	ਪਾਰਬ੍ਰਹਮ ਪੂਰਨ ਬਖਸੰਦ ॥
کرِ کِرپا جن سیوا لائے --	----	ਕਰਿ ਕਿਰਪਾ ਜਨ ਸੇਵਾ ਲਾਏ ॥
جنم مرݨ دُکھ میٹِ مِلائے --2--	----	ਜਨਮ ਮਰਣ ਦੁਖ ਮੇਟਿ ਮਿਲਾਏ ॥੨॥
کرم دھرم اِہُ تتُ گیانُ --	----	ਕਰਮ ਧਰਮ ਇਹੁ ਤਤੁ ਗਿਆਨੁ ॥
سادھسنّگِ جپیۓ ہرِ نامُ --	----	ਸਾਧਸੰਗਿ ਜਪੀਐ ਹਰਿ ਨਾਮੁ ॥
ساگر ترِ بوہِتھ پّربھ چرݨ --	----	ਸਾਗਰ ਤਰਿ ਬੋਹਿਥ ਪ੍ਰਭ ਚਰਣ ॥
انّترجامی پّربھ کارݨ کرݨ --3--	----	ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥
راکھِ لیۓ اپنی کِرپا دھارِ --	----	ਰਾਖਿ ਲੀਏ ਅਪਨੀ ਕਿਰਪਾ ਧਾਰਿ ॥
پنّچ دُوت بھاگے بِکرال --	----	ਪੰਚ ਦੂਤ ਭਾਗੇ ਬਿਕਰਾਲ ॥
جُوۓ جنمُ ن کبہُو ہارِ --	----	ਜੂਐ ਜਨਮੁ ਨ ਕਬਹੂ ਹਾਰਿ ॥
نانک کا انّگُ کیِیا کرتارِ --14--12--4--	----	ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
کرِ کِرپا سُکھ اند کرےءِ --	----	ਕਰਿ ਕਿਰਪਾ ਸੁਖ ਅਨਦ ਕਰੇਇ ॥
بالک راکھِ لیۓ گُردیوِ --	----	ਬਾਲਕ ਰਾਖਿ ਲੀਏ ਗੁਰਦੇਵਿ ॥
پّربھ کِرپال دئیال گوبِنّد[1] -- | [1]گوبِنّد-	----	ਪ੍ਰਭ ਕਿਰਪਾਲ ਦਇਆਲ ਗੋਬਿੰਦ ॥

جی ء جنّت سگلے بکھسِنّد[1] ـ ـ1ـ ـ | 1.بخشِنّد۔	----	ਜੀਅ ਜੰਤ ਸਗਲੇ ਬਖਸਿੰਦ ॥੧॥
تیری سرنِ پّربھ دِین دئِیال ـ ـ	----	ਤੇਰੀ ਸਰਣਿ ਪ੍ਰਭ ਦੀਨ ਦਇਆਲ ॥
پاربّرہم جپِ سدا نِہال ـ ـ1ـ ـ رہاءُ ـ ـ	----	ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥
پّربھ دئِیال دُوسر کوئی ناہی ـ ـ	----	ਪ੍ਰਭ ਦਇਆਲ ਦੂਸਰ ਕੋਈ ਨਾਹੀ ॥
گھٹ گھٹ انّترِ سرب سماہی ـ ـ	----	ਘਟ ਘਟ ਅੰਤਰਿ ਸਰਬ ਸਮਾਹੀ ॥
اپنے داس کا ہلتُ پلتُ سوارےَ ـ ـ	----	ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥
پتِت پاون پّربھ بِردُ تمھّارےَ ـ ـ2ـ ـ	----	ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥
اَئُکھدھ کوٹِ سِمرِ گوبِنّد ـ ـ	----	ਅਉਖਧ ਕੋਟਿ ਸਿਮਰਿ ਗੋਬਿੰਦ ॥
تنّتُ منّتُ بھجیِئےَ بھگونّت ـ ـ	----	ਤੰਤੁ ਮੰਤੁ ਭਜੀਐ ਭਗਵੰਤ ॥
روگ سوگ مٹے پّربھ دھِیاۓ ـ ـ	----	ਰੋਗ ਸੋਗ ਮਿਟੇ ਪ੍ਰਭ ਧਿਆਏ ॥
من بانْچھت پُورن پھل پاۓ ـ ـ3ـ ـ	----	ਮਨ ਬਾਂਛਤ ਪੂਰਨ ਫਲ ਪਾਏ ॥੩॥
کرن کارن سمرتھ دئِیار ـ ـ	----	ਕਰਨ ਕਾਰਨ ਸਮਰਥ ਦਇਆਰ ॥
سرب نِدھان مہانیچار ـ ـ	----	ਸਰਬ ਨਿਧਾਨ ਮਹਾ ਬੀਚਾਰ ॥
نانک بکھسِ[1] لیئۓ پّربھِ آپِ ـ ـ | 1.بخشِ۔	----	ਨਾਨਕ ਬਖਸਿ ਲੀਏ ਪ੍ਰਭਿ ਆਪਿ ॥
سدا سدا ایکو ہرِ جاپِ ـ ـ4ـ ـ13ـ ـ15ـ ـ	----	ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥
گونْڈ مہلا[1] 5 ـ ـ | 1محلا۔	----	ਗੋਂਡ ਮਹਲਾ ੫ ॥
ہرِ ہرِ نامُ جپہُ میرے مِیت ـ ـ	----	ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥
نِرمل ہوءِ تُمھّارا چِیت ـ ـ	----	ਨਿਰਮਲ ਹੋਇ ਤੁਮ੍ਹ੍ਹਾਰਾ ਚੀਤ ॥

من تن کی سبھ مٹے بلاءِ --	Page# [867]	ਮਨ ਤਨ ਕੀ ਸਭ ਮਿਟੈ ਬਲਾਇ ॥
دُوکھ انّدھیرا سگلا جاءِ --1--	----	ਦੂਖੁ ਅੰਧੇਰਾ ਸਗਲਾ ਜਾਇ ॥੧॥
ہرِ گُنْ گاوت ترِیئے سنّسارُ --	----	ਹਰਿ ਗੁਣ ਗਾਵਤ ਤਰੀਐ ਸੰਸਾਰੁ ॥
وڈ بھاگی پائیئے پُرکھُ اپارُ --1-- رہاءُ --	----	ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥
جو جنُ کرے کِیرتنُ گوپال --	----	ਜੋ ਜਨੁ ਕਰੈ ਕੀਰਤਨੁ ਗੋਪਾਲ ॥
تِس کءُ پوہِ ن سکے جمکالُ --	----	ਤਿਸ ਕਉ ਪੋਹਿ ਨ ਸਕੈ ਜਮਕਾਲੁ ॥
جگ مہِ آئیا سو پروانُْ --	----	ਜਗ ਮਹਿ ਆਇਆ ਸੋ ਪਰਵਾਣੁ ॥
گُرمُکھِ اپنا کھسمُ[1] پچھانُْ --2-- | [1]خصمُ	----	ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥
ہرِ گُنْ گاوے سنّت پرسادِ --	----	ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥
کام کرودھ مِٹہِ اُنماد --	----	ਕਾਮ ਕ੍ਰੋਧ ਮਿਟਹਿ ਉਨਮਾਦ ॥
سدا ہجُورِ[1] جانُْ بھگونّت -- | [1]حضُورِ	----	ਸਦਾ ਹਜੂਰਿ ਜਾਣੁ ਭਗਵੰਤ ॥
پُورے گُر کا پُورن منّت --3--	----	ਪੂਰੇ ਗੁਰ ਕਾ ਪੂਰਨ ਮੰਤ ॥੩॥
ہرِ دھنُ کھاٹِ کیِۓ بھنّڈار --	----	ਹਰਿ ਧਨੁ ਖਾਟਿ ਕੀਏ ਭੰਡਾਰ ॥
مِلِ ستِگُر سبھِ کاج سوار --	----	ਮਿਲਿ ਸਤਿਗੁਰ ਸਭਿ ਕਾਜ ਸਵਾਰ ॥
ہرِ کے نام رنّگ سنّگِ جاگا --	----	ਹਰਿ ਕੇ ਨਾਮ ਰੰਗ ਸੰਗਿ ਜਾਗਾ ॥
ہرِ چرݨی نانک منُ لاگا --16--14--4--	----	ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥
گونّڈ مہلا[1] 5 -- | [1]محلا	----	ਗੋਂਡ ਮਹਲਾ ੫ ॥
بھو ساگر بوہتھ ہرِ چرݨْ --	----	ਭਵ ਸਾਗਰ ਬੋਹਿਥ ਹਰਿ ਚਰਣ ॥

سِمرت نامُ ناہی پھِرِ مرنْ --	----	ਸਿਮਰਤ ਨਾਮੁ ਨਾਹੀ ਫਿਰਿ ਮਰਣ ॥
ہرِ گُنْ رمت ناہی جم پنّتھ --	----	ਹਰਿ ਗੁਣ ਰਮਤ ਨਾਹੀ ਜਮ ਪੰਥ ॥
مہابیچار پنّچ دُوتہ منّتھ --1--	----	ਮਹਾ ਬੀਚਾਰ ਪੰਚ ਦੂਤਹ ਮੰਥ ॥੧॥
تءُ سرنْائی پُورن ناتھ --	----	ਤਉ ਸਰਣਾਈ ਪੂਰਨ ਨਾਥ ॥
جنّت اپنے کءُ دیجہِ ہاتھ --1-- رہاءُ --	----	ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥
سِمرِتِ ساسترّ بید پُرانْ --	----	ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥
پاربرّہم کا کرہِ وکھِیانْ --	----	ਪਾਰਬ੍ਰਹਮ ਕਾ ਕਰਹਿ ਵਖਿਆਣ ॥
جوگی جتی بَیسنو رامداس --	----	ਜੋਗੀ ਜਤੀ ਬੈਸਨੋ ਰਾਮਦਾਸ ॥
مِتِ ناہی برّہم ابِناس --2--	----	ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥
کرنْ پلاہ کرہِ سِو دیو --	----	ਕਰਣ ਪਲਾਹ ਕਰਹਿ ਸਿਵ ਦੇਵ ॥
تِلُ نہی بُوجھہِ الکھ ابھیو --	----	ਤਿਲੁ ਨਹੀ ਬੂਝਹਿ ਅਲਖ ਅਭੇਵ ॥
پ٘ریم بھگتِ جِسُ آپے دےءِ --	----	ਪ੍ਰੇਮ ਭਗਤਿ ਜਿਸੁ ਆਪੇ ਦੇਇ ॥
جگ مہِ وِرلے کیئی کےءِ --3--	----	ਜਗ ਮਹਿ ਵਿਰਲੇ ਕੇਈ ਕੇਇ ॥੩॥
موہِ نِرگُنْ گُنُ کِچھہُو ناہِ --	----	ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥
سرب نِدھان تیری دِرسٹی ماہِ --	----	ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥
نانکُ دِینُ جاچے تیری سیو --	----	ਨਾਨਕੁ ਦੀਨੁ ਜਾਚੈ ਤੇਰੀ ਸੇਵ ॥
کرِ کرپا دیجے گُردیو --4--15--17--	----	ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥
گونْڈ مہلا[1] 5 -- | محلا[1]-	----	ਗੋਂਡ ਮਹਲਾ ੫ ॥

سنّت کا لیِیا دھرتِ بِدارءُ --	----	ਸੰਤ ਕਾ ਲੀਆ ਧਰਤਿ ਬਿਦਾਰਉ ॥
سنّت کا نِنّدکُ اکاس تے ٹارءُ --	----	ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥
سنّت کءُ راکھءُ اپنے جیء نالِ --	----	ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥
سنّت اُدھارءُ تتکھِݨ تالِ --1--	----	ਸੰਤ ਉਧਾਰਉ ਤਤਖਿਣ ਤਾਲਿ ॥੧॥
سوئی سنّتُ جِ بھاوےَ رام --	----	ਸੋਈ ਸੰਤੁ ਜਿ ਭਾਵੈ ਰਾਮ ॥
سنّت گوبِنّد کےَ ایکےَ کام --1-- رہاءُ --	----	ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥
سنّت کےَ اُوپرِ دےءِ پ٘ربھُ ہاتھ --	----	ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥
سنّت کےَ سنّگِ بسےَ دِنُ راتِ --	----	ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥
ساسِ ساسِ سنّتہ پ٘رتِپالِ --	----	ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥
سنّت کا دوکھی راج تے ٹالِ --2--	----	ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥
سنّت کی نِنّدا کرہُ ن کوءِ --	----	ਸੰਤ ਕੀ ਨਿੰਦਾ ਕਰਹੁ ਨ ਕੋਇ ॥
جو نِنّدےَ تِس کا پتنُ ہوءِ --	----	ਜੋ ਨਿੰਦੈ ਤਿਸ ਕਾ ਪਤਨੁ ਹੋਇ ॥
جِس کءُ راکھےَ سِرجنہارُ --	----	ਜਿਸ ਕਉ ਰਾਖੈ ਸਿਰਜਨਹਾਰੁ ॥
جھکھ مارءُ سگل سنّسارُ --3--	----	ਝਖ ਮਾਰਉ ਸਗਲ ਸੰਸਾਰੁ ॥੩॥
پ٘ربھ اپنے کا بھئِیا بِساسُ --	----	ਪ੍ਰਭ ਅਪਨੇ ਕਾ ਭਇਆ ਬਿਸਾਸੁ ॥
جیءُ پِنّڈُ سبھُ تِس کی راسِ --	----	ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥
نانک کءُ اُپجی پرتیِتِ --	----	ਨਾਨਕ ਕਉ ਉਪਜੀ ਪਰਤੀਤਿ ॥

منمُکھ ہار گُرمُکھ سد جِیتِ --4--16--18--	----	ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
نامُ نِرنّجنُ نیِرِ نرائِݨ --	----	ਨਾਮੁ ਨਿਰੰਜਨੁ ਨੀਰਿ ਨਰਾਇਣ ॥
رسنا سِمرت پاپ بِلائِݨ --1-- رہاءُ --	----	ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥
نارائِݨ سبھ ماہِ نِواس --	----	ਨਾਰਾਇਣ ਸਭ ਮਾਹਿ ਨਿਵਾਸ ॥
نارائِݨ گھٹِ گھٹِ پرگاس --	Page# [868]	ਨਾਰਾਇਣ ਘਟਿ ਘਟਿ ਪਰਗਾਸ ॥
نارائِݨ کہتے نرکِ ن جاہِ --	----	ਨਾਰਾਇਣ ਕਹਤੇ ਨਰਕਿ ਨ ਜਾਹਿ ॥
نارائِݨ سیوِ سگل پھل پاہِ --1--	----	ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥
نارائِݨ من ماہِ ادھار --	----	ਨਾਰਾਇਣ ਮਨ ਮਾਹਿ ਅਧਾਰ ॥
نارائِݨ بوہِتھ سنّسار --	----	ਨਾਰਾਇਣ ਬੋਹਿਥ ਸੰਸਾਰ ॥
نارائِݨ کہت جمُ بھاگِ پلائِݨ --	----	ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥
نارائِݨ دنّت بھانے ڈائِݨ --2--	----	ਨਾਰਾਇਣ ਦੰਤ ਭਾਨੇ ਡਾਇਣ ॥੨॥
نارائِݨ سد سد بکھسِنّد[1] -- | [1]بخشِند-	----	ਨਾਰਾਇਣ ਸਦ ਸਦ ਬਖਸਿੰਦ ॥
نارائِݨ کینے سُوکھ اننّد --	----	ਨਾਰਾਇਣ ਕੀਨੇ ਸੂਖ ਅਨੰਦ ॥
نارائِݨ پ٘رگٹ کینو پرتاپ --	----	ਨਾਰਾਇਣ ਪ੍ਰਗਟ ਕੀਨੋ ਪਰਤਾਪ ॥
نارائِݨ سنّت کو مائی باپ --3--	----	ਨਾਰਾਇਣ ਸੰਤ ਕੋ ਮਾਈ ਬਾਪ ॥੩॥
نارائِݨ سادھسنّگِ نرائِݨ --	----	ਨਾਰਾਇਣ ਸਾਧਸੰਗਿ ਨਰਾਇਣ ॥
بارنّ بار نرائِݨ گائِݨ --	----	ਬਾਰੰ ਬਾਰ ਨਰਾਇਣ ਗਾਇਣ ॥

بستُ اگوچر گُر مِلِ لہی --	----	ਬਸਤੁ ਅਗੋਚਰ ਗੁਰ ਮਿਲਿ ਲਹੀ ॥
نارائِنڑ اوٹ نانک داس گہی --19--17--4--	----	ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
جا کءُ راکھےَ راکھنڑہارُ --	----	ਜਾ ਕਉ ਰਾਖੈ ਰਾਖਣਹਾਰੁ ॥
تِس کا انّگُ کرے نِرنّکارُ --1-- رہاءُ --	----	ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥
مات گربھ مہِ اگنِ ن جوہےَ --	----	ਮਾਤ ਗਰਭ ਮਹਿ ਅਗਨਿ ਨ ਜੋਹੈ ॥
کامُ کرودھُ لوبھُ موہُ ن پوہےَ --	----	ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥
سادھسنّگِ جپےَ نِرنّکارُ --	----	ਸਾਧਸੰਗਿ ਜਪੈ ਨਿਰੰਕਾਰੁ ॥
نِنّدک کےَ مُہِ لاگےَ چھارُ --1--	----	ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥
رام کوچُ داس کا سنّناہُ --	----	ਰਾਮ ਕਵਚੁ ਦਾਸ ਕਾ ਸੰਨਾਹੁ ॥
دُوت دُسٹ تِسُ پوہت ناہِ --	----	ਦੂਤ ਦੁਸਟ ਤਿਸੁ ਪੋਹਤ ਨਾਹਿ ॥
جو جو گربُ کرے سو جاءِ --	----	ਜੋ ਜੋ ਗਰਬੁ ਕਰੇ ਸੋ ਜਾਇ ॥
گرِیب[1] داس کی پرّبھُ سرنْاءِ --2-- | [1]غرِیب-	----	ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥
جو جو سرنِ پئِیا ہرِ راءِ --	----	ਜੋ ਜੋ ਸਰਣਿ ਪਇਆ ਹਰਿ ਰਾਇ ॥
سو داسُ رکھِیا اپنےَ کنّٹھِ لاءِ --	----	ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥
جے کو بہُتُ کرے اہنّکارُ --	----	ਜੇ ਕੋ ਬਹੁਤੁ ਕਰੇ ਅਹੰਕਾਰੁ ॥
اوہُ کھِنُ مہِ رُلتا کھاکُو[1] نالِ --3-- | [1]خاکُو-	----	ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ ॥੩॥

ہےَ بھی ساچا ہووݨہارُ --	----	ਹੈ ਭੀ ਸਾਚਾ ਹੋਵਣਹਾਰੁ ॥
سدا سدا جائِیں بلِہار --	----	ਸਦਾ ਸਦਾ ਜਾਈ ਬਲਿਹਾਰ ॥
اپنے داس رکھے کِرپا دھارِ --	----	ਅਪਣੇ ਦਾਸ ਰਖੇ ਕਿਰਪਾ ਧਾਰਿ ॥
نانک کے پّربھ پّراݨ ادھار --20--18--4--	----	ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥
گونْڈ مہلا[1] 5 -- | [1]محلا-	----	ਗੋਂਡ ਮਹਲਾ ੫ ॥
اچرج کتھا مہا انُوپ --	----	ਅਚਰਜ ਕਥਾ ਮਹਾ ਅਨੂਪ ॥
پّراتما پاربّرہم کا رُوپُ -- رہاءُ --	----	ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
نا اِہُ بُوڈھا نا اِہُ بالا --	----	ਨਾ ਇਹੁ ਬੂਢਾ ਨਾ ਇਹੁ ਬਾਲਾ ॥
نا اِسُ دُوکھُ نہی جم جالا --	----	ਨਾ ਇਸੁ ਦੂਖੁ ਨਹੀ ਜਮ ਜਾਲਾ ॥
نا اِہُ بنسےَ نا اِہُ جاءِ --	----	ਨਾ ਇਹੁ ਬਿਨਸੈ ਨਾ ਇਹੁ ਜਾਇ ॥
آدِ جُگادی رہِیا سماءِ --1--	----	ਆਦਿ ਜੁਗਾਦੀ ਰਹਿਆ ਸਮਾਇ ॥੧॥
نا اِسُ اُسنُ نہی اِسُ سِیتُ --	----	ਨਾ ਇਸੁ ਉਸਨੁ ਨਹੀ ਇਸੁ ਸੀਤੁ ॥
نا اِسُ دُسمنُ نا اِسُ مِیتُ --	----	ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
نا اِسُ ہرکھُ نہی اِسُ سوگُ --	----	ਨਾ ਇਸੁ ਹਰਖੁ ਨਹੀ ਇਸੁ ਸੋਗੁ ॥
سبھُ کِچھُ اِس کا اِہُ کرنےَ جوگُ --2--	----	ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥
نا اِسُ باپُ نہی اِسُ مائِیا --	----	ਨਾ ਇਸੁ ਬਾਪੁ ਨਹੀ ਇਸੁ ਮਾਇਆ ॥
اِہُ اپرنّپرُ ہوتا آئِیا --	----	ਇਹੁ ਅਪਰੰਪਰੁ ਹੋਤਾ ਆਇਆ ॥
پاپ پُنّن کا اِسُ لیپُ ن لاگےَ --	----	ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥

گھٹ گھٹ انتّرِ سد ہی جاگےَ --3-- ---- ਘਟ ਘਟ ਅੰਤਰਿ ਸਦ ਹੀ ਜਾਗੈ ॥੩॥

تِینِ گُنٹا اِک سکتِ اُپائِیا -- ---- ਤੀਨਿ ਗੁਣਾ ਇਕ ਸਕਤਿ ਉਪਾਇਆ ॥

مہا مائِیا تا کی ہےَ چھائِیا -- ---- ਮਹਾ ਮਾਇਆ ਤਾ ਕੀ ਹੈ ਛਾਇਆ ॥

اچھل اچھید ابھید دئِیال -- ---- ਅਛਲ ਅਛੇਦ ਅਭੇਦ ਦਇਆਲ ॥

دِین دئِیال سدا کِرپال -- ---- ਦੀਨ ਦਇਆਲ ਸਦਾ ਕਿਰਪਾਲ ॥

تا کی گتِ مِتِ کچھُو ن پاءِ -- ---- ਤਾ ਕੀ ਗਤਿ ਮਿਤਿ ਕਛੂ ਨ ਪਾਇ ॥

نانک تا کےَ بلِ بلِ جاءِ --21--19--4-- ---- ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥

گونْڈ مہلا[1] 5 -- | [1]محلا- ---- ਗੋਂਡ ਮਹਲਾ ੫ ॥

سنّتن کےَ بلِہارےَ جاءُ -- Page# [869] ਸੰਤਨ ਕੈ ਬਲਿਹਾਰੈ ਜਾਉ ॥

سنّتن کےَ سنّگِ رام گُن گاءُ -- ---- ਸੰਤਨ ਕੈ ਸੰਗਿ ਰਾਮ ਗੁਨ ਗਾਉ ॥

سنّت پّرسادِ کِلوِکھ سبھِ گئے -- ---- ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥

سنّت سرنِٹ وڈبھاگی پئے --1-- ---- ਸੰਤ ਸਰਣਿ ਵਡਭਾਗੀ ਪਏ ॥੧॥

رامُ جپت کچھُ بِگھنُ ن وِیاپےَ -- ---- ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥

گُر پّرسادِ اپُنا پّربھُ جاپےَ --1-- رہاءُ -- ---- ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥

پاربّرہمُ جب ہوءِ دئِیال -- ---- ਪਾਰਬ੍ਰਹਮੁ ਜਬ ਹੋਇ ਦਇਆਲ ॥

سادھُو جن کی کرےَ روال -- ---- ਸਾਧੂ ਜਨ ਕੀ ਕਰੈ ਰਵਾਲ ॥

کامُ کّرودھُ اِسُ تن تے جاءِ -- ---- ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥

رام رتنُ وسےَ منِ آءِ --2-- ---- ਰਾਮ ਰਤਨੁ ਵਸੈ ਮਨਿ ਆਇ ॥੨॥

	سپھلُ جنمُ تاں کا پروانُ --	----	ਸਫਲੁ ਜਨਮੁ ਤਾਂ ਕਾ ਪਰਵਾਣੁ ॥
	پاربرہمُ نِکٹِ کرِ جانُ --	----	ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥
	بھاءِ بھگتِ پربھ کیرتنِ لاگےَ --	----	ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥
	جنم جنم کا سوئِیا جاگےَ --3--	----	ਜਨਮ ਜਨਮ ਕਾ ਸੋਇਆ ਜਾਗੈ ॥੩॥
	چرن کمل جن کا آدھارُ --	----	ਚਰਨ ਕਮਲ ਜਨ ਕਾ ਆਧਾਰੁ ॥
	گُنْ گوِند رئُں سچُ واپارُ --	----	ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥
	داس جنا کی منسا پورِ --	----	ਦਾਸ ਜਨਾ ਕੀ ਮਨਸਾ ਪੂਰਿ ॥
	نانک سُکھُ پاوےَ جن دھورِ --4--20--22--6--28--	----	ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥
[1]محلا	راگُ گونْڈ اسٹپدِییا مہلا[1] 5 گھرُ 2	----	ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨
	ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
	کرِ نمسکار پورے گُردیو --	----	ਕਰਿ ਨਮਸਕਾਰ ਪੂਰੇ ਗੁਰਦੇਵ ॥
	سپھل مورتِ سپھل جا کی سیو --	----	ਸਫਲ ਮੂਰਤਿ ਸਫਲ ਜਾ ਕੀ ਸੇਵ ॥
	انترجامی پُرکھُ بِدھاتا --	----	ਅੰਤਰਜਾਮੀ ਪੁਰਖੁ ਬਿਧਾਤਾ ॥
	آٹھ پہر نام رنگِ راتا --1--	----	ਆਠ ਪਹਰ ਨਾਮ ਰੰਗਿ ਰਾਤਾ ॥੧॥
	گُرُ گوبِند گُرو گوپال --	----	ਗੁਰੁ ਗੋਬਿੰਦ ਗੁਰੂ ਗੋਪਾਲ ॥
	اپنے داس کءُ راکھنہار --1-- رہاءُ --	----	ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥
[1]پاتِشاہ	پاتساہ[1] ساہ اُمراءُپتییاۓ --	----	ਪਾਤਿਸਾਹ ਸਾਹ ਉਮਰਾਉ ਪਤੀਆਏ ॥
	دُسٹ اہنکاری مارِ پچاۓ --	----	ਦੁਸਟ ਅਹੰਕਾਰੀ ਮਾਰਿ ਪਚਾਏ ॥

نِنّدک کےَ مُکھِ کینو روگُ ۔۔	----	ਨਿੰਦਕ ਕੈ ਮੁਖਿ ਕੀਨੋ ਰੋਗੁ ॥
جےَ جےَ کارُ کرےَ سبھُ لوگُ ۔۔2۔۔	----	ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥
سنّتن کےَ منِ مہا اننّدُ ۔۔	----	ਸੰਤਨ ਕੈ ਮਨਿ ਮਹਾ ਅਨੰਦੁ ॥
سنّت جپہِ گُردےءُ بھگونّتُ ۔۔	----	ਸੰਤ ਜਪਹਿ ਗੁਰਦੇਉ ਭਗਵੰਤੁ ॥
سنّگتِ کے مُکھ اُوجل بھۓ ۔۔	----	ਸੰਗਤਿ ਕੇ ਮੁਖ ਊਜਲ ਭਏ ॥
سگل تھان نِنّدک کے گۓ ۔۔3۔۔	----	ਸਗਲ ਥਾਨ ਨਿੰਦਕ ਕੇ ਗਏ ॥੩॥
ساسِ ساسِ جنُ سدا سلاہے ۔۔	----	ਸਾਸਿ ਸਾਸਿ ਜਨੁ ਸਦਾ ਸਲਾਹੇ ॥
پاربرہم گُر بیپرواہے ۔۔	----	ਪਾਰਬ੍ਰਹਮ ਗੁਰ ਬੇਪਰਵਾਹੇ ॥
سگل بھےَ مِٹے جا کی سرنِ ۔۔	----	ਸਗਲ ਭੈ ਮਿਟੇ ਜਾ ਕੀ ਸਰਨਿ ॥
نِنّدک مارِ پاۓ سبھِ دھرنِ ۔۔4۔۔	----	ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥
جن کی نِنّدا کرےَ ن کوءِ ۔۔	----	ਜਨ ਕੀ ਨਿੰਦਾ ਕਰੈ ਨ ਕੋਇ ॥
جو کرےَ سو دُکھیِیا ہوءِ ۔۔	----	ਜੋ ਕਰੈ ਸੋ ਦੁਖੀਆ ਹੋਇ ॥
آٹھ پہر جنُ ایکُ دھِیاۓ ۔۔	----	ਆਠ ਪਹਰ ਜਨੁ ਏਕੁ ਧਿਆਏ ॥
جمُویا تا کےَ نِکٹِ ن جاۓ ۔۔5۔۔	----	ਜਮੂਆ ਤਾ ਕੈ ਨਿਕਟਿ ਨ ਜਾਏ ॥੫॥
جن نِروَیر نِنّدک اہنّکاری ۔۔	----	ਜਨ ਨਿਰਵੈਰ ਨਿੰਦਕ ਅਹੰਕਾਰੀ ॥
جن بھل مانہِ نِنّدک ویکاری ۔۔	----	ਜਨ ਭਲ ਮਾਨਹਿ ਨਿੰਦਕ ਵੇਕਾਰੀ ॥
گُر کےَ سِکھِ ستگُرو دھِیائِیا ۔۔	----	ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥
جن اُبرے نِنّدک نرکِ پائِیا ۔۔6۔۔	----	ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥
سُنھِ ساجن میرے میِت پِیارے ۔۔	----	ਸੁਣਿ ਸਾਜਨ ਮੇਰੇ ਮੀਤ ਪਿਆਰੇ ॥

ست بچن ورتہِ ہرِ دُیارے --	----	ਸਤਿ ਬਚਨ ਵਰਤਹਿ ਹਰਿ ਦੁਆਰੇ ॥
جَیسا کرے سُ تَیسا پائے --	----	ਜੈਸਾ ਕਰੇ ਸੁ ਤੈਸਾ ਪਾਏ ॥
ابھِمانی کی جڑ سرپر جائے --7--	----	ਅਭਿਮਾਨੀ ਕੀ ਜੜ ਸਰਪਰ ਜਾਏ ॥੭॥
نِیدھریا ستگُر دھر تیری --	----	ਨੀਧਰਿਆ ਸਤਿਗੁਰ ਧਰ ਤੇਰੀ ॥
کرِ کِرپا راکھہُ جن کیری --	----	ਕਰਿ ਕਿਰਪਾ ਰਾਖਹੁ ਜਨ ਕੇਰੀ ॥
کہُ نانک تِس گُر بلِہاری --	----	ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥
جا کےَ سِمرنِ پَیج سواری --29--1--8--	----	ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥
راگُ گونڈ بانْی بھگتاں کی --	----	ਰਾਗੁ ਗੋਂਡ ਬਾਣੀ ਭਗਤਾ ਕੀ ॥
کبیِر جی گھرُ 1	Page# [870]	ਕਬੀਰ ਜੀ ਘਰੁ ੧
ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سنّتُ ملےَ کِچھُ سُنیِئےَ کہِیئےَ --	----	ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥
ملےَ اسنّتُ مسٹِ کرِ رہِیئےَ --1--	----	ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥
بابا بولنا کیا کہِیئےَ --	----	ਬਾਬਾ ਬੋਲਨਾ ਕਿਆ ਕਹੀਐ ॥
جَیسے رام نام روِ رہِیئےَ --1-- رہاءُ --	----	ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥
سنّتن سِءُ بولے اُپکاری --	----	ਸੰਤਨ ਸਿਉ ਬੋਲੇ ਉਪਕਾਰੀ ॥
مُورکھ سِءُ بولے جھکھ ماری --2--	----	ਮੂਰਖ ਸਿਉ ਬੋਲੇ ਝਖ ਮਾਰੀ ॥੨॥
بولت بولت بڈھہِ بِکارا --	----	ਬੋਲਤ ਬੋਲਤ ਬਢਹਿ ਬਿਕਾਰਾ ॥
بِنُ بولے کیا کرہِ بیِچارا --3--	----	ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥

کہُ کبِیر چھوُچھا گھٹُ بولےَ --	----	ਕਹੁ ਕਬੀਰ ਛੂਛਾ ਘਟੁ ਬੋਲੈ ॥
بھرِیا ہوءِ سُ کبہُ ن ڈولےَ --4--1--	----	ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥
گوݩڈ --	----	ਗੋਂਡ ॥
نرُو مرےَ نرُ کامِ ن آوےَ --	----	ਨਰੂ ਮਰੈ ਨਰੁ ਕਾਮਿ ਨ ਆਵੈ ॥
پسُو مرےَ دس کاج سوارےَ --1--	----	ਪਸੂ ਮਰੈ ਦਸ ਕਾਜ ਸਵਾਰੈ ॥੧॥
اپنے کرم کی گتِ مےَ کِیا جانءُ --	----	ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥
مےَ کِیا جانءُ بابا رے --1-- رہاءُ --	----	ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥
ہاڈ جلے جَیسے لکری کا توُلا --	----	ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥
کیس جلے جَیسے گھاس کا پوُلا --2--	----	ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥
کہُ کبِیر تب ہی نرُ جاگےَ --	----	ਕਹੁ ਕਬੀਰ ਤਬ ਹੀ ਨਰੁ ਜਾਗੈ ॥
جم کا ڈنّڈُ موُنّڈ مہِ لاگےَ --3--2--	----	ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥
گوݩڈ --	----	ਗੋਂਡ ॥
آکاسِ گگنُ پاتالِ گگنُ ہےَ چہُ دِسِ گگنُ رہائلے --	----	ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥
آند موُلُ سدا پُرکھوتمُ گھٹُ بنسےَ گگنُ ن جائلے --1--	----	ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥
موہِ بَیراگُ بھئِئو --	----	ਮੋਹਿ ਬੈਰਾਗੁ ਭਇਓ ॥
اِہُ جیءُ آءِ کہا گئِئو --1-- رہاءُ --	----	ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥

پنّج تتُ مِلِ کائِیا کینّہی
تتُ کہا تے کینُ رے --
---- ਪੰਚ ਤਤੁ ਮਿਲਿ ਕਾਇਆ ਕੀਨ੍ਹੀ
ਤਤੁ ਕਹਾ ਤੇ ਕੀਨੁ ਰੇ ॥

کرم بدھ تُم جیءُ کہت ہَو
کرمہِ کِنِ جیءُ دِینُ رے --2--
---- ਕਰਮ ਬਧ ਤੁਮ ਜੀਉ ਕਹਤ ਹੌ
ਕਰਮਹਿ ਕਿਨਿ ਜੀਉ ਦੀਨੁ ਰੇ ॥੨॥

ہرِ مہِ تنُ ہےَ تن مہِ ہرِ ہےَ
سرب نِرنّترِ سوءِ رے --
---- ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ
ਸਰਬ ਨਿਰੰਤਰਿ ਸੋਇ ਰੇ ॥

کہِ کبِیر رام نامُ ن چھوڈءُ
سہجے ہوءِ سُ ہوءِ رے --3--3--
---- ਕਹਿ ਕਬੀਰ ਰਾਮ ਨਾਮੁ ਨ ਛੋਡਉ
ਸਹਜੇ ਹੋਇ ਸੁ ਹੋਇ ਰੇ ॥੩॥੩॥

راگُ گونْڈ بانْی کبِیر جیءُ کی گھرُ 2 ---- ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨

ੴ ستِگُر پ٘رسادِ -- ---- ੴ ਸਤਿਗੁਰ ਪ੍ਰਸਾਦਿ ॥

بھُجا بانْدھِ بھِلا کرِ ڈارِئو -- ---- ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥

ہستی ک٘روپ مُونّڈ مہِ مارِئو -- ---- ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥

ہستِ بھاگِ کےَ چِیسا مارےَ -- ---- ਹਸਤਿ ਭਾਗਿ ਕੈ ਚੀਸਾ ਮਾਰੈ ॥

اِیا مُورتِ کےَ ہءُ بلِہارےَ --1-- ---- ਇਆ ਮੂਰਤਿ ਕੈ ਹਉ ਬਲਿਹਾਰੈ ॥੧॥

آہِ میرے ٹھاکر تُمرا جورُ[1] -- | [1]زورُ- ---- ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥

کاجی[1] بکِبو ہستی تورُ --1-- رہاءُ -- |
[1]قاضی-
---- ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥

رے مہاوت تُجھُ ڈارءُ کاٹِ -- ---- ਰੇ ਮਹਾਵਤ ਤੁਝੁ ਡਾਰਉ ਕਾਟਿ ॥

اِسہِ تُراوہُ گھالہُ ساٹِ -- ---- ਇਸਹਿ ਤੁਰਾਵਹੁ ਘਾਲਹੁ ਸਾਟਿ ॥

ہستِ ن تورےَ دھرےَ دھِیانُ -- ---- ਹਸਤਿ ਨ ਤੋਰੈ ਧਰੈ ਧਿਆਨੁ ॥

وا کے رِدے بسے بھگوانُ --2--	----	ਵਾ ਕੈ ਰਿਦੈ ਬਸੈ ਭਗਵਾਨੁ ॥੨॥
کِیا اپرادھُ سنّت ہے کِینّہا --	----	ਕਿਆ ਅਪਰਾਧੁ ਸੰਤ ਹੈ ਕੀਨ੍ਾ ॥
باندھِ پوٹ کنّچر کءُ دِینّہا --	----	ਬਾਂਧਿ ਪੋਟ ਕੁੰਚਰ ਕਉ ਦੀਨ੍ਾ ॥
کنّچرُ پوٹ لے لے نمسکارے --	----	ਕੁੰਚਰੁ ਪੋਟ ਲੈ ਲੈ ਨਮਸਕਾਰੈ ॥
بُوجھی نہی کاجی[1] انّدھِیارے --3-- | [1]قاضی-	----	ਬੂਝੀ ਨਹੀ ਕਾਜੀ ਅੰਧਿਆਰੈ ॥੩॥
تِین بارپتِیا بھرِ لینا --	----	ਤੀਨਿ ਬਾਰ ਪਤੀਆ ਭਰਿ ਲੀਨਾ ॥
من کٹھورُ اجھُو ن پتِینا --	----	ਮਨ ਕਠੋਰੁ ਅਜਹੂ ਨ ਪਤੀਨਾ ॥
کہِ کبِیر ہمرا گوبِنّدُ --	Page# [871]	ਕਹਿ ਕਬੀਰ ਹਮਰਾ ਗੋਬਿੰਦੁ ॥
چئُتھے پد مہِ جن کی جِنّدُ --4--1--4--	----	ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥
گونْڈ --	----	ਗੋਂਡ ॥
نا اِہُ مانسُ نا اِہُ دےءُ --	----	ਨਾ ਇਹੁ ਮਾਨਸੁ ਨਾ ਇਹੁ ਦੇਉ ॥
نا اِہُ جتی کہاوے سےءُ --	----	ਨਾ ਇਹੁ ਜਤੀ ਕਹਾਵੈ ਸੇਉ ॥
نا اِہُ جوگی نا اودھُوتا --	----	ਨਾ ਇਹੁ ਜੋਗੀ ਨਾ ਅਵਧੂਤਾ ॥
نا اِسُ ماءِ ن کاہُو پُوتا --1--	----	ਨਾ ਇਸੁ ਮਾਇ ਨ ਕਾਹੂ ਪੂਤਾ ॥੧॥
اِیا منّدر مہِ گون بسائی --	----	ਇਆ ਮੰਦਰ ਮਹਿ ਕੌਨ ਬਸਾਈ ॥
تا کا انّتُ ن کوئُو پائی --1-- رہاءُ --	----	ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥
نا اِہُ گِرہی نا اوداسی --	----	ਨਾ ਇਹੁ ਗਿਰਹੀ ਨਾ ਓਦਾਸੀ ॥
نا اِہُ راج ن بھِیکھ منّگاسی --	----	ਨਾ ਇਹੁ ਰਾਜ ਨ ਭੀਖ ਮੰਗਾਸੀ ॥
نا اِسُ پِنّڈُ ن رکتُو راتی --	----	ਨਾ ਇਸੁ ਪਿੰਡੁ ਨ ਰਕਤੂ ਰਾਤੀ ॥

نا اِہُ بّرہمنُ نا اِہُ کھاتی --2--	----	ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥
نا اِہُ تپا کہاوے سیکھُ --	----	ਨਾ ਇਹੁ ਤਪਾ ਕਹਾਵੈ ਸੇਖੁ ॥
نا اِہُ جیوے ن مرتا دیکھُ --	----	ਨਾ ਇਹੁ ਜੀਵੈ ਨ ਮਰਤਾ ਦੇਖੁ ॥
اِسُ مرتے کءُ جے کوئُو رووے --	----	ਇਸੁ ਮਰਤੇ ਕਉ ਜੇ ਕੋਊ ਰੋਵੈ ॥
جو رووے سوئی پتِ کھووے --3--	----	ਜੋ ਰੋਵੈ ਸੋਈ ਪਤਿ ਖੋਵੈ ॥੩॥
گُر پّرسادِ مےَ ڈگرو پائِیا --	----	ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥
جِیون مرنُ دوئُو مِٹوائِیا --	----	ਜੀਵਨ ਮਰਨੁ ਦੋਊ ਮਿਟਵਾਇਆ ॥
کہُ کبیر اِہُ رام کی انّسُ --	----	ਕਹੁ ਕਬੀਰ ਇਹੁ ਰਾਮ ਕੀ ਅੰਸੁ ॥
جس کا گد پر مٹےَ ن منّسُ --5--2--4--	----	ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥
گونْڈ --	----	ਗੋਂਡ ॥
تُوٹے تاگے نِکھُٹی پانِ --	----	ਤੂਟੇ ਤਾਗੇ ਨਿਖੁਟੀ ਪਾਨਿ ॥
دُیار اُوپرِ جھِلکاوہِ کان --	----	ਦੁਆਰ ਊਪਰਿ ਝਿਲਕਾਵਹਿ ਕਾਨ ॥
کُوچ بِچارے پھُوئے پھال --	----	ਕੂਚ ਬਿਚਾਰੇ ਫੂਏ ਫਾਲ ॥
اِیا مُنّڈِیِیا سِرِ چڈھِبو کال --1--	----	ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥
اِہُ مُنّڈِیا سگلو دّربُ کھوئی --	----	ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥
آوت جات ناک سر ہوئی --1-- رہاءُ --	----	ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥
تُری نارِ کی چھوڈی باتا --	----	ਤੁਰੀ ਨਾਰਿ ਕੀ ਛੋਡੀ ਬਾਤਾ ॥

رام نام وا کا منُ راتا --	----	ਰਾਮ ਨਾਮ ਵਾ ਕਾ ਮਨੁ ਰਾਤਾ ॥
لرِکی لرِکن کھیَبو ناہِ --	----	ਲਰਿਕੀ ਲਰਿਕਨ ਖੈਬੋ ਨਾਹਿ ॥
مُنڈِیا اندِنُ دھاپے جاہِ --2--	----	ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥
اِک دُءِ منّدرِ اِک دُءِ باٹ --	----	ਇਕ ਦੁਇ ਮੰਦਰਿ ਇਕ ਦੁਇ ਬਾਟ ॥
ہم کءُ ساتھرُ اُن کءُ کھاٹ --	----	ਹਮ ਕਉ ਸਾਥਰੁ ਉਨ ਕਉ ਖਾਟ ॥
مُوڈ پلوسِ کمر بدھِ پوتھی --	----	ਮੂਡ ਪਲੋਸਿ ਕਮਰ ਬਧਿ ਪੋਥੀ ॥
ہم کءُ چابنُ اُن کءُ روٹی --3--	----	ਹਮ ਕਉ ਚਾਬਨੁ ਉਨ ਕਉ ਰੋਟੀ ॥੩॥
مُنّڈِیا مُنّڈِیا ہُوۓ ایک --	----	ਮੁੰਡੀਆ ਮੁੰਡੀਆ ਹੂਏ ਏਕ ॥
اے مُنّڈِیا بُوڈت کی ٹیک --	----	ਏ ਮੁੰਡੀਆ ਬੂਡਤ ਕੀ ਟੇਕ ॥
سُنِ انّدھلی لوئی بیپیرِ --	----	ਸੁਨਿ ਅੰਧਲੀ ਲੋਈ ਬੇਪੀਰਿ ॥
اِنّہ مُنّڈِیئن بھجِ سرنِ کبیر --4--3--6--	----	ਇਨ੍ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥
گونْڈ --	----	ਗੋਂਡ ॥
کھسمُ[1] مرےَ تءُ نارِ ن رووےَ -- |	----	ਖਸਮੁ ਮਰੈ ਤਉ ਨਾਰਿ ਨ ਰੋਵੈ ॥
اُس رکھوارا ائُرو ہووےَ --	----	ਉਸੁ ਰਖਵਾਰਾ ਅਉਰੋ ਹੋਵੈ ॥
رکھوارے کا ہوءِ بِناس --	----	ਰਖਵਾਰੇ ਕਾ ਹੋਇ ਬਿਨਾਸ ॥
آگےَ نرکُ اِیہا بھوگ بِلاس --1--	----	ਆਗੈ ਨਰਕੁ ਈਹਾ ਭੋਗ ਬਿਲਾਸ ॥੧॥
ایک سُہاگنِ جگت پِیاری --	----	ਏਕ ਸੁਹਾਗਨਿ ਜਗਤ ਪਿਆਰੀ ॥
سگلے جیء جنّت کی ناری --1-- رہاءُ --	----	ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥

[1] خصمُ-

سوہاگن گلِ سوہے ہارُ --	----	ਸੋਹਾਗਨਿ ਗਲਿ ਸੋਹੈ ਹਾਰੁ ॥
سنّت کءُ بِکھُ بگسے سنّسارُ --	----	ਸੰਤ ਕਉ ਬਿਖੁ ਬਿਗਸੈ ਸੰਸਾਰੁ ॥
کرِ سیگارُ بہے پکھیاری --	----	ਕਰਿ ਸੀਗਾਰੁ ਬਹੈ ਪਖਿਆਰੀ ॥
سنّت کی ٹھٹھکی پھرے بِچاری --2--	----	ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥
سنّت بھاگِ اوہ پاچھے پرے --	----	ਸੰਤ ਭਾਗਿ ਓਹ ਪਾਛੈ ਪਰੈ ॥
گُر پرسادی مارہُ ڈرے --	----	ਗੁਰ ਪਰਸਾਦੀ ਮਾਰਹੁ ਡਰੈ ॥
ساکت کی اوہ پِنّڈ پرائِنِ --	----	ਸਾਕਤ ਕੀ ਓਹ ਪਿੰਡ ਪਰਾਇਣਿ ॥
ہم کءُ دِرسٹِ پرے تّرکھِ ڈائِنِ --3--	----	ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥
ہم تِس کا بہُ جانیا بھےءُ --	----	ਹਮ ਤਿਸ ਕਾ ਬਹੁ ਜਾਨਿਆ ਭੇਉ ॥
جب ہوُۓ کِرپال ملے گُردےءُ --	----	ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥
کہُ کبیر اب باہرِ پری --	----	ਕਹੁ ਕਬੀਰ ਅਬ ਬਾਹਰਿ ਪਰੀ ॥
سنّسارے کے انّچلِ لری --7--4--4--	----	ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥
گونڈ --	----	ਗੋਂਡ ॥
گرِہِ سوبھا جا کے رے ناہِ --	Page# [872]	ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
آوت پہیا کھوُدھے جاہِ --	----	ਆਵਤ ਪਹੀਆ ਖੂਧੇ ਜਾਹਿ ॥
وا کے انترِ نہی سنّتوکھُ --	----	ਵਾ ਕੈ ਅੰਤਰਿ ਨਹੀ ਸੰਤੋਖੁ ॥
بِنُ سوہاگن لاگے دوکھُ --1--	----	ਬਿਨੁ ਸੋਹਾਗਨਿ ਲਾਗੈ ਦੋਖੁ ॥੧॥
دھنُ سوہاگنِ مہا پوِیت --	----	ਧਨੁ ਸੋਹਾਗਨਿ ਮਹਾ ਪਵੀਤ ॥

تپے تپیسر ڈولے چیت --1-- رہاۓ -- ---- ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥

سوہاگنِ کِرپن کی پُوتی -- ---- ਸੋਹਾਗਨਿ ਕਿਰਪਨ ਕੀ ਪੂਤੀ ॥

سیوک تجِ جگت سِ ءُ سُوتی -- ---- ਸੇਵਕ ਤਜਿ ਜਗਤ ਸਿਉ ਸੂਤੀ ॥

سادھُو کے ٹھاڈھی دربارِ -- ---- ਸਾਧੂ ਕੈ ਠਾਢੀ ਦਰਬਾਰਿ ॥

سرنِ تیری مو کءُ نِستارِ --2-- ---- ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

سوہاگنِ ہے اتِ سُندری -- ---- ਸੋਹਾਗਨਿ ਹੈ ਅਤਿ ਸੁੰਦਰੀ ॥

پگ نیور چھنک چھنہری -- ---- ਪਗ ਨੇਵਰ ਛਨਕ ਛਨਹਰੀ ॥

ج ءُ لگُ پرّان تءُو لگُ سنگے -- ---- ਜਉ ਲਗੁ ਪ੍ਰਾਨ ਤਉ ਲਗੁ ਸੰਗੇ ॥

ناہِ ت چلی بیگِ اُٹھِ ننگے --3-- ---- ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥

سوہاگنِ بھون ترے لِیا -- ---- ਸੋਹਾਗਨਿ ਭਵਨ ਤ੍ਰੈ ਲੀਆ ॥

دس اٹھ پُرانٹ تیرتھ رس کِیا -- ---- ਦਸ ਅਠ ਪੁਰਾਣ ਤੀਰਥ ਰਸ ਕੀਆ ॥

برّہما بِسنُ مہیسر بیدھے -- ---- ਬ੍ਰਹਮਾ ਬਿਸਨੁ ਮਹੇਸਰ ਬੇਧੇ ॥

بڈے بھُوپتِ راجے ہے چھیدھے --4-- ---- ਬਡੇ ਭੂਪਤਿ ਰਾਜੇ ਹੈ ਛੇਧੇ ॥੪॥

سوہاگنِ اُروارِ ن پارِ -- ---- ਸੋਹਾਗਨਿ ਉਰਵਾਰਿ ਨ ਪਾਰਿ ॥

پانْچ نارد کے سنگِ بِدھوارِ -- ---- ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥

پانْچ نارد کے مِٹوے پھُوٹے -- ---- ਪਾਂਚ ਨਾਰਦ ਕੇ ਮਿਟਵੇ ਫੂਟੇ ॥

کہُ کبیر گُر کِرپا چھُوٹے --5--5--8-- ---- ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥

گونْڈ -- ---- ਗੋਂਡ ॥

جَیسے منّدر مہِ بلھر نا ٹھاہرےَ --	----	ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥
نام بِنا کَیسے پارِ اُترےَ --	----	ਨਾਮ ਬਿਨਾ ਕੈਸੇ ਪਾਰਿ ਉਤਰੈ ॥
کُنّبھ بِنا جلُ ناٹِیکاوےَ --	----	ਕੁੰਭ ਬਿਨਾ ਜਲੁ ਨਾ ਟੀਕਾਵੈ ॥
سادھُو بِنُ اَیسے ابگتُ جاوےَ --1--	----	ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
جارءُ تِسےَ جُ رامُ ن چیتےَ --	----	ਜਾਰਉ ਤਿਸੈ ਜੁ ਰਾਮੁ ਨ ਚੇਤੈ ॥
تن من رمت رہےَ مہِ کھیتےَ --1-- رہاءُ --	----	ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥
جَیسے ہلھر بِنا جِمی[1] نہی بوئیۓ -- | [1]زِمی-	----	ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥
سُوت بِنا کَیسے منٔی پروئیۓ --	----	ਸੂਤ ਬਿਨਾ ਕੈਸੇ ਮਣੀ ਪਰੋਈਐ ॥
گھُنّڈی بِنُ کِیا گنّٹھِ چڑّہائیۓ --	----	ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥
سادھُو بِنُ تَیسے ابگتُ جائیۓ --2--	----	ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥
جَیسے مات پِتا بِنُ بالُ ن ہوئی --	----	ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
بِنّب بِنا کَیسے کپرے دھوئی --	----	ਬਿੰਬ ਬਿਨਾ ਕੈਸੇ ਕਪਰੇ ਧੋਈ ॥
گھور بِنا کَیسے اسوار --	----	ਘੋਰ ਬਿਨਾ ਕੈਸੇ ਅਸਵਾਰ ॥
سادھُو بِنُ ناہی دروار --3--	----	ਸਾਧੂ ਬਿਨੁ ਨਾਹੀ ਦਰਵਾਰ ॥੩॥
جَیسے باجے بِنُ نہی لیِجےَ پھیری --	----	ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥
کھسمِ[1] دُہاگنِ تجِ ائُہیری -- | [1]خصمِ-	----	ਖਸਮਿ ਦੁਹਾਗਨਿ ਤਜਿ ਅਉਹੇਰੀ ॥
کہےَ کبِیرُ ایکےَ کرِ کرنا --	----	ਕਹੈ ਕਬੀਰੁ ਏਕੈ ਕਰਿ ਕਰਨਾ ॥
گُرمُکھِ ہوءِ بہُرِ نہی مرنا --4--6--9--	----	ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

گونْڈ ـ ـ	----	ਗੋਂਡ ॥
کُوٹنُ سوءِ جُ من کءُ کُوٹےَ ـ ـ	----	ਕੂਟਨੁ ਸੋਇ ਜੁ ਮਨ ਕਉ ਕੂਟੈ ॥
من کُوٹےَ تءُ جم تے چھُوٹےَ ـ ـ	----	ਮਨ ਕੂਟੈ ਤਉ ਜਮ ਤੇ ਛੂਟੈ ॥
کُٹِ کُٹِ منُ کسوٹی لاوےَ ـ ـ	----	ਕੁਟਿ ਕੁਟਿ ਮਨੁ ਕਸਵਟੀ ਲਾਵੈ ॥
سو کُوٹنُ مُکتِ بہُ پاوےَ ـ ـ1ـ ـ	----	ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥
کُوٹنُ کسےَ کہہُ سنّسار ـ ـ	----	ਕੂਟਨੁ ਕਿਸੈ ਕਹਹੁ ਸੰਸਾਰ ॥
سگل بولن کے ماہِ بیچار ـ ـ1ـ ـ رہاءُ ـ ـ	----	ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥
ناچنُ سوءِ جُ من سِءُ ناچےَ ـ ـ	----	ਨਾਚਨੁ ਸੋਇ ਜੁ ਮਨ ਸਿਉ ਨਾਚੈ ॥
جھُوٹھِ ن پتیئےَ پرچےَ ساچےَ ـ ـ	----	ਝੂਠਿ ਨ ਪਤੀਐ ਪਰਚੈ ਸਾਚੈ ॥
اِسُ من آگے پُورےَ تال ـ ـ	----	ਇਸੁ ਮਨ ਆਗੇ ਪੂਰੈ ਤਾਲ ॥
اِسُ ناچن کے من رکھوال ـ ـ2ـ ـ	----	ਇਸੁ ਨਾਚਨ ਕੇ ਮਨ ਰਖਵਾਲ ॥੨॥
بجاری[1] سو جُ بجارہِ[2] سودھےَ ـ ـ | [1]بزاری- [2]بزارہِ-	----	ਬਜਾਰੀ ਸੋ ਜੁ ਬਜਾਰਹਿ ਸੋਧੈ ॥
پانْچ پلیتہ کءُ پربودھےَ ـ ـ	----	ਪਾਂਚ ਪਲੀਤਹ ਕਉ ਪਰਬੋਧੈ ॥
نءُ نائِک کی بھگتِ پچھانےَ ـ ـ	----	ਨਉ ਨਾਇਕ ਕੀ ਭਗਤਿ ਪਛਾਨੈ ॥
سو باجاری[1] ہم گُر مانے ـ ـ3ـ ـ | [1]بازاری-	----	ਸੋ ਬਾਜਾਰੀ ਹਮ ਗੁਰ ਮਾਨੇ ॥੩॥
تسکرُ سوءِ جِ تاتِ ن کرےَ ـ ـ	----	ਤਸਕਰੁ ਸੋਇ ਜਿ ਤਾਤਿ ਨ ਕਰੈ ॥
اِنّدری کےَ جتنِ نامُ اُچرےَ ـ ـ	----	ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥
کہُ کبیِر ہم اَیسے لکھن ـ ـ	----	ਕਹੁ ਕਬੀਰ ਹਮ ਐਸੇ ਲਖਨ ॥

دھنّ گُردیو اتِ رُوپ بِچکھن --10--7--4--	----	ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥
گونڈ --	----	ਗੋਂਡ ॥
دھنّ گُپال دھنّ گُردیو --	Page# [873]	ਧੰਨੁ ਗੁਪਾਲ ਧੰਨੁ ਗੁਰਦੇਵ ॥
دھنّ انادِ بھُوکھے کوَل ٹہکیو --	----	ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥
دھن اوءِ سنّت جِن اَیسی جانی --	----	ਧਨੁ ਓਇ ਸੰਤ ਜਿਨ ਐਸੀ ਜਾਨੀ ॥
تِن کءُ مِلبو سارِنّگپانی --1--	----	ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥
آدِ پُرکھ تے ہوءِ اناد --	----	ਆਦਿ ਪੁਰਖ ਤੇ ਹੋਇ ਅਨਾਦਿ ॥
جپیِۓ نامُ انّن کے سادِ --1-- رہاءُ --	----	ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥
جپیِۓ نامُ جپیِۓ انّنُ --	----	ਜਪੀਐ ਨਾਮੁ ਜਪੀਐ ਅੰਨੁ ॥
انّبھےَ کے سنّگِ نیکا ونّنُ --	----	ਅੰਭੈ ਕੈ ਸੰਗਿ ਨੀਕਾ ਵੰਨੁ ॥
انّنےَ باہرِ جو نر ہووہِ --	----	ਅੰਨੈ ਬਾਹਰਿ ਜੋ ਨਰ ਹੋਵਹਿ ॥
تِینِ بھون مہِ اپنی کھووہِ --2--	----	ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥
چھوڈہِ انّنُ کرہِ پاکھنّڈ --	----	ਛੋਡਹਿ ਅੰਨੁ ਕਰਹਿ ਪਾਖੰਡ ॥
نا سوہاگنِ نا اوہِ رنّڈ --	----	ਨਾ ਸੋਹਾਗਨਿ ਨਾ ਓਹਿ ਰੰਡ ॥
جگ مہِ بکتے دُودھادھاری --	----	ਜਗ ਮਹਿ ਬਕਤੇ ਦੂਧਾਧਾਰੀ ॥
گُپتی کھاوہِ وٹِکا ساری --3--	----	ਗੁਪਤੀ ਖਾਵਹਿ ਵਟਿਕਾ ਸਾਰੀ ॥੩॥
انّنےَ بِنا ن ہوءِ سُکال --	----	ਅੰਨੈ ਬਿਨਾ ਨ ਹੋਇ ਸੁਕਾਲੁ ॥
تجِۓ انّنِ ن ملےَ گُپال --	----	ਤਜਿਐ ਅੰਨਿ ਨ ਮਿਲੈ ਗੁਪਾਲੁ ॥

کہِ کبیِر ہم اَیسے جانِیا --	----	ਕਹੁ ਕਬੀਰ ਹਮ ਐਸੇ ਜਾਨਿਆ ॥
دھنّن انادِ ٹھاکر منُ مانِیا --11--8--4--	----	ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥
راگُ گونْڈ بانْی نامدےءُ جی کی گھرُ 1	----	ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
اسُمیدھ جگنے --	----	ਅਸੁਮੇਧ ਜਗਨੇ ॥
تُلا پُرکھ دانے --	----	ਤੁਲਾ ਪੁਰਖ ਦਾਨੇ ॥
پ٘راگ اِسنانے --1--	----	ਪ੍ਰਾਗ ਇਸਨਾਨੇ ॥੧॥
تءُ ن پُجہِ ہرِ کیِرتِ ناما --	----	ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥
اپُنے رامہِ بھجُ رے من آلسیِیا --1-- رہاءُ --	----	ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥
گئِیا پِنّڈُ بھرتا --	----	ਗਇਆ ਪਿੰਡੁ ਭਰਤਾ ॥
بنارسِ اسِ بستا --	----	ਬਨਾਰਸਿ ਅਸਿ ਬਸਤਾ ॥
مُکھِ بید چتُر پڑتا --2--	----	ਮੁਖਿ ਬੇਦ ਚਤੁਰ ਪੜਤਾ ॥੨॥
سگل دھرم اچھِتا --	----	ਸਗਲ ਧਰਮ ਅਛਿਤਾ ॥
گُر گِیان اِنّدری د٘رڑتا --	----	ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥
کھٹُ کرم سہِت رہتا --3--	----	ਖਟੁ ਕਰਮ ਸਹਿਤ ਰਹਤਾ ॥੩॥
سِوا سکتِ سنّبادنّ --	----	ਸਿਵਾ ਸਕਤਿ ਸੰਬਾਦੰ ॥
من چھوڈِ چھوڈِ سگل بھیدنّ --	----	ਮਨ ਛੋਡਿ ਛੋਡਿ ਸਗਲ ਭੇਦੰ ॥

سِمرِ سِمرِ گوبِنّدنّ --	----	ਸਿਮਰਿ ਸਿਮਰਿ ਗੋਬਿੰਦੰ ॥
بھجُ ناما ترِس بھو سِنّدھنّ --4--1--	----	ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥
گونْڈ --	----	ਗੋਂਡ ॥
ناد بھرمے جیسے مِرگائے --	----	ਨਾਦ ਭ੍ਰਮੇ ਜੈਸੇ ਮਿਰਗਾਏ ॥
پّران تجے وا کو دھِیانُ ن جائے --1--	----	ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥
اَیسے راما اَیسے ہیرءُ --	----	ਐਸੇ ਰਾਮਾ ਐਸੇ ਹੇਰਉ ॥
رامُ چھوڈِ چِتُ انت ن پھیرءُ --1-- رہاءُ --	----	ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥
جِءُ مِینا ہیرے پسُویارا --	----	ਜਿਉ ਮੀਨਾ ਹੇਰੈ ਪਸੂਆਰਾ ॥
سونا گڈھتے ہِرے سُنارا --2--	----	ਸੋਨਾ ਗਢਤੇ ਹਿਰੈ ਸੁਨਾਰਾ ॥੨॥
جِءُ بِکھئی ہیرے پر ناری --	----	ਜਿਉ ਬਿਖਈ ਹੇਰੈ ਪਰ ਨਾਰੀ ॥
کئُڈا ڈارت ہِرے جُیاری --3--	----	ਕਉਡਾ ਡਾਰਤ ਹਿਰੈ ਜੁਆਰੀ ॥੩॥
جہ جہ دیکھءُ تہ تہ راما --	----	ਜਹ ਜਹ ਦੇਖਉ ਤਹ ਤਹ ਰਾਮਾ ॥
ہرِ کے چرن نِت دھِیاوے ناما --2--4--	----	ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥
گونْڈ --	----	ਗੋਂਡ ॥
مو کءُ تارِ لے راما تارِ لے --	----	ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥
مے اجانُ جنُ ترِبے ن جانءُ باپ بیٹھُلا باہ دے --1-- رہاءُ --	----	ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥

نر تے سُر ہوءِ جات نِمکھ مےَ ستِگُر بُدھ سِکھلائی --	----	ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥
نر تے اُپجِ سُرگ کءُ جیتِئو سو اوکھدھ مےَ پائی --1--	----	ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥
جہا جہا دھُوء نارَدُ ٹیکے نَیکُ ٹِکاوہُ موہِ --	----	ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥
تیرے نام اوِلنّبِ بہُتُ جن اُدھرے نامے کی نِج متِ ایہ --2--3--	----	ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
گونڈ --	----	ਗੋਂਡ ॥
موہِ لاگتی تالابیلی --	Page# [874]	ਮੋਹਿ ਲਾਗਤੀ ਤਾਲਾਬੇਲੀ ॥
بچھرے بِنُ گاءِ اکیلی --1--	----	ਬਛਰੇ ਬਿਨੁ ਗਾਇ ਅਕੇਲੀ ॥੧॥
پانِییا بِنُ مینُ تلپھےَ --	----	ਪਾਨੀਆ ਬਿਨੁ ਮੀਨੁ ਤਲਫੈ ॥
اَیسے رام ناما بِنُ باپُرو ناما --1-- رہاءُ --	----	ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥
جَیسے گاءِ کا باچھا چھُوٹلا --	----	ਜੈਸੇ ਗਾਇ ਕਾ ਬਾਛਾ ਛੂਟਲਾ ॥
تھن چوکھتا ماکھنُ گھُوٹلا --2--	----	ਥਨ ਚੋਖਤਾ ਮਾਖਨੁ ਘੂਟਲਾ ॥੨॥
نامدےءُ نارائِنُ پائِیا --	----	ਨਾਮਦੇਉ ਨਾਰਾਇਨੁ ਪਾਇਆ ॥
گُرُ بھیٹت الکھُ لکھائِیا --3--	----	ਗੁਰੁ ਭੇਟਤ ਅਲਖੁ ਲਖਾਇਆ ॥੩॥
جَیسے بِکھےَ ہیت پر ناری --	----	ਜੈਸੇ ਬਿਖੈ ਹੇਤ ਪਰ ਨਾਰੀ ॥

اَیسے نامے پرِّیتِ مُراری --4--	----	ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥
جَیسے تاتے نِرمل گھاما --	----	ਜੈਸੇ ਤਾਪਤੇ ਨਿਰਮਲ ਘਾਮਾ ॥
تَیسے رام ناما بِنُ باپُرو ناما --5--4--	----	ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥
راگُ گونْڈ باݨی نامدےءُ جیءُ کی گھرُ 2	----	ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨
ੴ ستِگُر پرِّسادِ --	----	ੴ ਸਤਿਗੁਰ ਪ੍ਰਸਾਦਿ ॥
ہرِ ہرِ کرت مٹے سبھِ بھرما --	----	ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥
ہرِ کو نامُ لےَ اُوتم دھرما --	----	ਹਰਿ ਕੋ ਨਾਮੁ ਲੈ ਊਤਮ ਧਰਮਾ ॥
ہرِ ہرِ کرت جاتِ[1] کُل ہری -- | [1]زاتِ-	----	ਹਰਿ ਹਰਿ ਕਰਤ ਜਾਤਿ ਕੁਲ ਹਰੀ ॥
سو ہرِ انّدھُلے کی لاکری --1--	----	ਸੋ ਹਰਿ ਅੰਧੁਲੇ ਕੀ ਲਾਕਰੀ ॥੧॥
ہرے نمستے ہرے نمہ --	----	ਹਰਏ ਨਮਸਤੇ ਹਰਏ ਨਮਹ ॥
ہرِ ہرِ کرت نہی دُکھُ جمہ --1-- رہاءُ --	----	ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥
ہرِ ہرناکھس ہرے پران --	----	ਹਰਿ ਹਰਨਾਖਸ ਹਰੇ ਪਰਾਨ ॥
اجَیمل کِیئو بیَکُنّٹھِ تھان --	----	ਅਜੈਮਲ ਕੀਓ ਬੈਕੁੰਠਹਿ ਥਾਨ ॥
سُویا پڑاوت گنِکا تری --	----	ਸੂਆ ਪੜਾਵਤ ਗਨਿਕਾ ਤਰੀ ॥
سو ہرِ نَینہُ کی پُوتری --2--	----	ਸੋ ਹਰਿ ਨੈਨਹੁ ਕੀ ਪੂਤਰੀ ॥੨॥
ہرِ ہرِ کرت پُوتنا تری --	----	ਹਰਿ ਹਰਿ ਕਰਤ ਪੂਤਨਾ ਤਰੀ ॥
بال گھاتنی کپٹِہِ بھری --	----	ਬਾਲ ਘਾਤਨੀ ਕਪਟਹਿ ਭਰੀ ॥
سِمرن درّوپد سُت اُدھری --	----	ਸਿਮਰਨ ਦ੍ਰੋਪਦ ਸੁਤ ਉਧਰੀ ॥
گئُوتم ستی سِلا نِستری --3--	----	ਗਊਤਮ ਸਤੀ ਸਿਲਾ ਨਿਸਤਰੀ ॥੩॥

کیسی کنّس متھن جِن کِیا --	----	ਕੇਸੀ ਕੰਸ ਮਥੁਨ ਜਿਨਿ ਕੀਆ ॥
جی ء دانُ کالی کءُ دِییا --	----	ਜੀਅ ਦਾਨੁ ਕਾਲੀ ਕਉ ਦੀਆ ॥
پرݨوَے ناما اَیسو ہری --	----	ਪ੍ਰਣਵੈ ਨਾਮਾ ਐਸੋ ਹਰੀ ॥
جاسُ جپت بھَے اپدا ٹری --4--1--5--	----	ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥
گونڈ --	----	ਗੋਂਡ ॥
بھَیرءُ بھُوت سِیتلا دھاوَے --	----	ਭੈਰਉ ਭੂਤ ਸੀਤਲਾ ਧਾਵੈ ॥
کھر باہنُ اُہ چھارُ اُڈاوَے --1--	----	ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ہءُ تءُ ایکُ رمئییا لَیہءُ --	----	ਹਉ ਤਉ ਏਕੁ ਰਮਈਆ ਲੈਹਉ ॥
آن دیو بدلاوِن دَیہءُ --1-- رہاءُ --	----	ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
سِو سِو کرتے جو نرُ دھِیاوَے --	----	ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
برد چڑھے ڈَئُرو ڈھمکاوَے --2--	----	ਬਰਦ ਚਢੇ ਡਉਰੂ ਢਮਕਾਵੈ ॥੨॥
مہا مائی کی پُوجا کرَے --	----	ਮਹਾ ਮਾਈ ਕੀ ਪੂਜਾ ਕਰੈ ॥
نر سَے نارِ ہوءِ اُترَے --3--	----	ਨਰ ਸੈ ਨਾਰਿ ਹੋਇ ਅਉਤਰੈ ॥੩॥
تُو کہِیئت ہی آدِ بھوانی --	----	ਤੂ ਕਹੀਅਤ ਹੀ ਆਦਿ ਭਵਾਨੀ ॥
مُکتِ کی برِییا کہا چھپانی --4--	----	ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
گُرمتِ رام نام گہُ میتا --	----	ਗੁਰਮਤਿ ਰਾਮ ਨਾਮ ਗਹੁ ਮੀਤਾ ॥
پرݨوَے ناما اِءُ کہَے گیتا --5--2--6--	----	ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
بِلاوِلُ گونڈ --	----	ਬਿਲਾਵਲੁ ਗੋਂਡ ॥

آجُ نامے بیٹھلُ دیکھیا مُورکھ کو سمجھائُو رے -- رہاءُ --	----	ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
پانْڈے تُمری گائِتّری لودھے کا کھیتُ کھاتی تھی --	----	ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
لےَ کرِ ٹھیگا ٹگری توری لانْگت لانْگت جاتی تھی --1--	----	ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
پانْڈے تُمرا مہادےءُ دھئُلے بلد چڑِیا آوتُ دیکھیا تھا --	----	ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
مودی کے گھر کھاݨا پاکا وا کا لڑکا مارِیا تھا --2--	----	ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
پانْڈے تُمرا رامچنّدُ سو بھی آوتُ دیکھیا تھا --	----	ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
راون سیتی سربر ہوئی گھر کی جوءِ گوائی تھی --3--	Page# [875]	ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ہِنّدُو انّنْھا تُرکُو کاݨا --	----	ਹਿੰਦੂ ਅੰਨ੍ਹਾ ਤੁਰਕੂ ਕਾਣਾ ॥
دُہاں تے گِیانی سِیاݨا --	----	ਦੁਹਾਂ ਤੇ ਗਿਆਨੀ ਸਿਆਣਾ ॥
ہِنّدُو پوُجے دیہُرا مُسلمانْ مسِیتِ --	----	ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥

نامے سوئی سیوِیا ---- ਨਾਮੇ ਸੋਈ ਸੇਵਿਆ

جہ دیہُرا ن مسِیتِ --4--3--7-- ---- ਜਹ ਦੇਹੁਰਾ ਨ ਮਸੀਤਿ ॥੪॥੩॥੭॥

راگُ گونْڈ بانْی روِداس جیءُ کی گھرُ 2 ---- ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨

ੴ ستِگُر پّرسادِ -- ---- ੴ ਸਤਿਗੁਰ ਪ੍ਰਸਾਦਿ ॥

مُکنّد مُکنّد جپہُ سنّسار -- ---- ਮੁਕੰਦ ਮੁਕੰਦ ਜਪਹੁ ਸੰਸਾਰ ॥

بِنُ مُکنّد تنُ ہوءِ اَئُہار -- ---- ਬਿਨੁ ਮੁਕੰਦ ਤਨੁ ਹੋਇ ਅਉਹਾਰ ॥

سوئی مُکنّدُ مُکتِ کا داتا -- ---- ਸੋਈ ਮੁਕੰਦੁ ਮੁਕਤਿ ਕਾ ਦਾਤਾ ॥

سوئی مُکنّدُ ہمرا پِت ماتا --1-- ---- ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

جِیوت مُکنّدے مرت مُکنّدے -- ---- ਜੀਵਤ ਮੁਕੰਦੇ ਮਰਤ ਮੁਕੰਦੇ ॥

تا کے سیوک کءُ سدا اننّدے --1-- رہاءُ -- ---- ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

مُکنّد مُکنّد ہمارے پّراننّ -- ---- ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

جپِ مُکنّد مستکِ نِسانن[1] -- | [1]نِیشاننّ- ---- ਜਪਿ ਮੁਕੰਦ ਮਸਤਕਿ ਨੀਸਾਨੰ ॥

سیو مُکنّد کرےَ بَیراگی -- ---- ਸੇਵ ਮੁਕੰਦ ਕਰੈ ਬੈਰਾਗੀ ॥

سوئی مُکنّدُ دُربل دھنُ لادھی --2-- ---- ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

ایکُ مُکنّدُ کرےَ اُپکارُ -- ---- ਏਕੁ ਮੁਕੰਦੁ ਕਰੈ ਉਪਕਾਰੁ ॥

ہمرا کہا کرےَ سنّسارُ -- ---- ਹਮਰਾ ਕਹਾ ਕਰੈ ਸੰਸਾਰੁ ॥

میٹی جاتِ[1] ہُوئے دربارِ -- | [1]زاتِ- ---- ਮੇਟੀ ਜਾਤਿ ਹੂਏ ਦਰਬਾਰਿ ॥

تُہی مُکنّد جوگ جُگ تارِ --3-- ---- ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

اُپجِئو گیانُ ہُویا پرگاس --	----	ਉਪਜਿਓ ਗਿਆਨੁ ਹੂਆ ਪਰਗਾਸ ॥
کرِ کرِپا لینے کِیٹ داس --	----	ਕਰਿ ਕਿਰਪਾ ਲੀਨੇ ਕੀਟ ਦਾਸ ॥
کہُ روِداس اب ترِسنا چُوکی --	----	ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
جپِ مُکنّد سیوا تاہُو کی --4--1--	----	ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
گونْڈ --	----	ਗੋਂਡ ॥
جے اوہُ اٹھِسٹھ تیرتھ نّہاوے --	----	ਜੇ ਓਹੁ ਅਠਸਿਠ ਤੀਰਥ ਨ੍ਹਾਵੈ ॥
جے اوہُ دُیادس سِلا پُوجاوے --	----	ਜੇ ਓਹੁ ਦੁਆਦਸ ਸਿਲਾ ਪੂਜਾਵੈ ॥
جے اوہُ کُوپ تٹا دیواوے --	----	ਜੇ ਓਹੁ ਕੂਪ ਤਟਾ ਦੇਵਾਵੈ ॥
کرے نِند سبھ بِرتھا جاوے --1--	----	ਕਰੈ ਨਿੰਦ ਸਭ ਬਿਰਥਾ ਜਾਵੈ ॥੧॥
سادھ کا نِندکُ کیسے ترے --	----	ਸਾਧ ਕਾ ਨਿੰਦਕੁ ਕੈਸੇ ਤਰੈ ॥
سرپر جانہُ نرک ہی پرے --1-- رہاءُ --	----	ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
جے اوہُ گرّہن کرے کُلکھیت --	----	ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
ارپے نارِ سیگار سمیت --	----	ਅਰਪੈ ਨਾਰਿ ਸੀਗਾਰ ਸਮੇਤਿ ॥
سگلی سِمرِت سّرونی سُنے --	----	ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
کرے نِند کونے نہی گُنے --2--	----	ਕਰੈ ਨਿੰਦ ਕਵਨੈ ਨਹੀ ਗੁਨੈ ॥੨॥
جے اوہُ انِک پّرساد کراوے --	----	ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
بھُومِ دان سوبھا منڈّپ پاوے --	----	ਭੂਮਿ ਦਾਨ ਸੋਭਾ ਮੰਡਪਿ ਪਾਵੈ ॥
اپنا بِگارِ براںْنا سانڈھے --	----	ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
کرے نِند بہُ جونی ہانڈھے --3--	----	ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥

نِنّدا کہا کرہُ سنّسارا ـــ	----	ਨਿੰਦਾ ਕਹਾ ਕਰਹੁ ਸੰਸਾਰਾ ॥
نِنّدک کا پرگٹِ پاہارا ـــ	----	ਨਿੰਦਕ ਕਾ ਪਰਗਟਿ ਪਾਹਾਰਾ ॥
نِنّدکُ سودھِ سادھِ بِچارِیا ـــ	----	ਨਿੰਦਕੁ ਸੋਧਿ ਸਾਧਿ ਬੀਚਾਰਿਆ ॥
کہُ روِداس پاپی نرکِ سِدھارِیا ـــ4ـــ2ـــ11ـــ7ـــ2ـــ49ـــ جوڑُ ـــ	----	ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
رامکلی مہلا[1] 1 گھرُ 1 چئُپدے | [1]محلا-	----	ਰਾਮਕਲੀ ਮਹਲਾ ੧ ਘਰੁ ੧ ਚਉਪਦੇ
ੴ سِتنامُ کرتا پُرکھُ نِربھءُ نِرویرُ اکال مورتِ اجُونی سَیبھنّ گُرپّرسادِ ـــ	Page# [876]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
کوئی پڑتا سہساکِرتا کوئی پڑےَ پُرانا ـــ	----	ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥
کوئی نامُ جپےَ جپمالی لاگےَ تسےَ دھِیانا ـــ	----	ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥
اب ہی کب ہی کِچھُو ن جانا تیرا ایکو نامُ پچھانا ـــ1ـــ	----	ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥
ن جاݨا ہرے میری کون گتے ـــ	----	ਨ ਜਾਣਾ ਹਰੇ ਮੇਰੀ ਕਵਨ ਗਤੇ ॥
ہم مُورکھ اگیان سرنِ پّربھ تیری کرِ کِرپا راکھہُ میری لاج تے ـــ1ـــ رہاءُ ـــ	----	ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥

کبہو جیئڑا اُوبھِ چڑت ہے کبہُو جاءِ پئِیالے --	----	ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
لوبھی جیئڑا تھِرُ ن رہتُ ہے چارے کُنّڈا بھالے --2--	----	ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥
مرنُ لِکھاءِ منّڈل مہِ آۓ جیونُ ساجہِ مائی --	----	ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥
ایکِ چلے ہم دیکھ سُیامی بھاہِ بلنّتی آئی --3--	----	ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥
ن کِسی کا مِیتُ ن کِسی کا بھائی نا کِسےَ باپُ ن مائی --	----	ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥
پرݨوتِ نانک جے تُو دیوہِ انّتے ہوءِ سکھائی --4--1--	----	ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
رامکلی مہلا[1] 1 -- | [1]محلا-	----	ਰਾਮਕਲੀ ਮਹਲਾ ੧ ॥
سرب جوتِ تیری پسرِ رہی --	----	ਸਰਬ ਜੋਤਿ ਤੇਰੀ ਪਸਰਿ ਰਹੀ ॥
جہ جہ دیکھا تہ نرہری --1--	----	ਜਹ ਜਹ ਦੇਖਾ ਤਹ ਨਰਹਰੀ ॥੧॥
جِیون تلب[1] نِوارِ سُیامی -- | [1]طلب-	----	ਜੀਵਨ ਤਲਬ ਨਿਵਾਰਿ ਸੁਆਮੀ ॥
انّدھ کُوپِ مائِیا منُ گاڈِیا کِءُ کرِ اُترءُ پارِ سُیامی --1-- رہاءُ --	----	ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥

جہ بھیترِ گھٹ بھیترِ بسیا باہرِ کاہے ناہی --	----	ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥
تِن کی سار کرے نِت ساہِبُ[1] سدا چِنّت من ماہی --2-- | صاحِبُ[1]	----	ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥
آپے نیڑے آپے دُورِ --	----	ਆਪੇ ਨੇੜੈ ਆਪੇ ਦੂਰਿ ॥
آپے سرب رہِیا بھرپُورِ --	----	ਆਪੇ ਸਰਬ ਰਹਿਆ ਭਰਪੂਰਿ ॥
ستگُرُ ملے اندھیرا جاءِ --	----	ਸਤਗੁਰੁ ਮਿਲੈ ਅੰਧੇਰਾ ਜਾਇ ॥
جہ دیکھا تہ رہِیا سماءِ --3--	----	ਜਹ ਦੇਖਾ ਤਹ ਰਹਿਆ ਸਮਾਇ ॥੩॥
انترِ سہسا باہرِ مائِیا نَیڻی لاگسِ باڻی --	Page# [877]	ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥
پّرنُوتِ نانکُ داسنِ داسا پرتاپھگا پّراڻی --4--2--	----	ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥
رامکلی مہلا[1] 1 -- | محلا[1]	----	ਰਾਮਕਲੀ ਮਹਲਾ ੧ ॥
جِتُ درِ وسہِ کَونُ درُ کہِیۓ درا بھیترِ درُ کَونُ لہے --	----	ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥
جِسُ در کارنِ پھِرا اُداسی سو درُ کوئی آءِ کہے --1--	----	ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥
کِن بِدھِ ساگرُ ترِیۓ --	----	ਕਿਨ ਬਿਧਿ ਸਾਗਰੁ ਤਰੀਐ ॥
جیوتیا نہ مریۓ --1-- رہاءِ --	----	ਜੀਵਤਿਆ ਨਹ ਮਰੀਐ ॥੧॥ ਰਹਾਉ ॥

دُکھُ درواجا[1] روہُ رکھوالا آسا اندّیسا دُءِ پٹ جڑے -- | [1]دروازا-	----	ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥
مائِیا جلُ کھائی پانٹی گھرُ بادھِیا ست کےَ آسنٹِ پُرکھُ رہےَ --2--	----	ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥
کنّتے ناما انّتُ ن جانِٹیا تُم سرِ ناہی اور ہرے --	----	ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰ ਹਰੇ ॥
اُوچا نہی کہٹنا من مہِ رہٹنا آپے جانٹےَ آپِ کرے --3--	----	ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥
جب آسا اندّیسا تب ہی کِءُ کرِ ایکُ کہےَ --	----	ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥
آسا بھِیترِ رہےَ نِراسا تءُ نانک ایکُ ملےَ --4--	----	ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥
اِن بِدھِ ساگرُ ترِیئےَ --	----	ਇਨ ਬਿਧਿ ਸਾਗਰੁ ਤਰੀਐ ॥
جِیوتِیا اِءُ مرِیئےَ --1-- رہاءُو دُوجا --3--	----	ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥
رامکلی مہلا[1] 1 -- | [1]محلا-	----	ਰਾਮਕਲੀ ਮਹਲਾ ੧ ॥
سُرتِ سبدُ ساکھی میری سِنّگی باجےَ لوکُ سُنٹے --	----	ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥

پتُ جھولی منّگݨ کےَ تائی بھِیکھِیا نامُ پڑے --1--	----	ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥
بابا گورکھُ جاگےَ --	----	ਬਾਬਾ ਗੋਰਖੁ ਜਾਗੈ ॥
گورکھُ سو جِن گوءِ اُٹھالی کرتے بار ن لاگےَ --1-- رہاءُ --	----	ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
پاݨی پّراݨ پوݨِ بنّدھِ راکھے چنّدُ سُورجُ مُکھِ دِیۓ --	----	ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥
مرݨ جِیوݨ کءُ دھرتی دِینی اتے گُݨ وِسرے --2--	----	ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
سِدھ سادھِک ارُ جوگی جنّگم پِیر پُرس بہُتیرے --	----	ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥
جے تِن مِلا ت کِیرتِ آکھا تا منُ سیو کرے --3--	----	ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥
کاگدُ لُوݨُ رہےَ گھّرِت سنّگے پاݨی کملُ رہےَ --	----	ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥
اَیسے بھگت مِلہِ جن نانک تِن جمُ کِیا کرےَ --4--4--	----	ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
رامکلی مہلا[1] 1 -- | [1]محلا-	----	ਰਾਮਕਲੀ ਮਹਲਾ ੧ ॥
سُݨِ ماچھِنّدّرا نانکُ بولےَ --	----	ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥

وسگتِ پنّچ کرے نہ ڈولےَ --	----	ਵਸਗਤਿ ਪੰਚ ਕਰੇ ਨਹ ਡੋਲੈ ॥
اَیسی جُگتِ جوگ کءُ پالے --	----	ਐਸੀ ਜੁਗਤਿ ਜੋਗ ਕਉ ਪਾਲੇ ॥
آپِ ترےَ سگلے کُل تارے --1--	----	ਆਪਿ ਤਰੈ ਸਗਲੇ ਕੁਲ ਤਾਰੇ ॥੧॥
سو اَئُدھُوتُ اَیسی متِ پاوےَ --	----	ਸੋ ਅਉਧੂਤੁ ਐਸੀ ਮਤਿ ਪਾਵੈ ॥
اِہنِس سُنّنِ سمادھِ سماوےَ --1-- رہاءُ --	----	ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥
بھِکھِیا بھاءِ بھگتِ بھےَ حلےَ --	----	ਭਿਖਿਆ ਭਾਇ ਭਗਤਿ ਭੈ ਚਲੈ ॥
ہووےَ سُ ترِّپتِ سنّتوکھِ اُملےَ --	----	ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥
دھِیان رُوپِ ہوءِ آسنڑُ پاوےَ --	----	ਧਿਆਨ ਰੂਪਿ ਹੋਇ ਆਸਣੁ ਪਾਵੈ ॥
سچِ نامِ تاڑی چِتُ لاوےَ --2--	----	ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥
نانکُ بولےَ انّمرِت بانڑی --	----	ਨਾਨਕੁ ਬੋਲੈ ਅੰਮ੍ਰਿਤ ਬਾਣੀ ॥
سُنڑِ ماچھِنّدّرا اَئُدھُو نِیسانڑی[1] -- | [1]نِیشانڑی-	----	ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥
آسا ماہِ نِراسُ ولاۓ --	----	ਆਸਾ ਮਾਹਿ ਨਿਰਾਸੁ ਵਲਾਏ ॥
نِہچءُ نانک کرتے پاۓ --3--	----	ਨਿਹਚਉ ਨਾਨਕ ਕਰਤੇ ਪਾਏ ॥੩॥
پّرنڑوتِ نانکُ اگمُ سُنڑاۓ --	----	ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥
گُر حیلے کی سنّدھِ مِلاۓ --	----	ਗੁਰ ਚੇਲੇ ਕੀ ਸੰਧਿ ਮਿਲਾਏ ॥
دِیکھِیا دارُو بھوجنُ کھاءِ --	----	ਦੀਖਿਆ ਦਾਰੂ ਭੋਜਨੁ ਖਾਇ ॥
چھِء درسن کی سوجھی پاءِ --4--5--	----	ਛਿਅ ਦਰਸਨ ਕੀ ਸੋਝੀ ਪਾਇ ॥੪॥੫॥
رامکلی مہلا[1] 1 -- | [1]محلا-	Page# [878]	ਰਾਮਕਲੀ ਮਹਲਾ ੧ ॥

ہم ڈولت بیڑی پاپ بھری ہےَ پونُ لگےَ مت جائی --	----	ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
سنمُکھ سِدھ بھیٹݨ کءُ آۓ نِہچءُ دیہِ وڈِیائی --1--	----	ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
گُر تارِ تارݨہارِیا --	----	ਗੁਰ ਤਾਰਿ ਤਾਰਣਹਾਰਿਆ ॥
دیہِ بھگتِ پُورن اوِناسی ہءُ تُجھ کءُ بلِہارِیا --1-- رہاءُ --	----	ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
سِدھ سادِھک جوگی ارُ جنّگم ایکُ سِدھُ جِنی دھِیائِیا --	----	ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
پرست پیَر سِجھت تے سُیامی اکھرُ جِن کءُ آئِیا --2--	----	ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
جپ تپ سنّجم کرم ن جانا نامُ جپی پرّبھ تیرا --	----	ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥
گُرُ پریسرُ نانک بھیٹِئو ساچےَ سبدِ نبیرا --3--6--	----	ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥
رامکلی مہلا[1] 1 -- | محلا[1]-	----	ਰਾਮਕਲੀ ਮਹਲਾ ੧ ॥
سُرتی سُرتِ رلائیۓَ ایتُ --	----	ਸੁਰਤੀ ਸੁਰਤਿ ਰਲਾਈਐ ਏਤੁ ॥
تنُ کرِ تُلہا لنّگھِ جیتُ --	----	ਤਨੁ ਕਰਿ ਤੁਲਹਾ ਲੰਘਹਿ ਜੇਤੁ ॥
انّترِ بھاہِ تسےَ تُو رکھُ --	----	ਅੰਤਰਿ ਭਾਹਿ ਤਿਸੈ ਤੂ ਰਖੁ ॥

اہِنِس دِیوا بلےَ اتھکُ --1--	----	ਅਹਿਨਿਸਿ ਦੀਵਾ ਬਲੈ ਅਥਕੁ ॥੧॥
اَیسا دِیوا نیرِ تراءِ --	----	ਐਸਾ ਦੀਵਾ ਨੀਰਿ ਤਰਾਇ ॥
جِتُ دِیوےَ سبھ سوجھی پاءِ --1-- رہاءُ --	----	ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥
ہچھی مِٹی سوجھی ہوءِ --	----	ਹਛੀ ਮਿਟੀ ਸੋਝੀ ਹੋਇ ॥
تا کا کِیا مانےَ سوءِ --	----	ਤਾ ਕਾ ਕੀਆ ਮਾਨੈ ਸੋਇ ॥
کرنْی تے کرِ چکہُ ڈھالِ --	----	ਕਰਣੀ ਤੇ ਕਰਿ ਚਕਹੁ ਢਾਲਿ ॥
اَیتھےَ اوتھےَ نِبہی نالِ --2--	----	ਐਥੈ ਓਥੈ ਨਿਬਹੀ ਨਾਲਿ ॥੨॥
آپے ندرِ کرے جا سوءِ --	----	ਆਪੇ ਨਦਰਿ ਕਰੇ ਜਾ ਸੋਇ ॥
گُرمُکھِ وِرلا بُوجھےَ کوءِ --	----	ਗੁਰਮੁਖਿ ਵਿਰਲਾ ਬੂਝੈ ਕੋਇ ॥
تِتُ گھٹِ دِیوا نِہچلُ ہوءِ --	----	ਤਿਤੁ ਘਟਿ ਦੀਵਾ ਨਿਹਚਲੁ ਹੋਇ ॥
پانْی مرےَ ن بُجھائِیا جاءِ --	----	ਪਾਣੀ ਮਰੈ ਨ ਬੁਝਾਇਆ ਜਾਇ ॥
اَیسا دِیوا نیرِ تراءِ --3--	----	ਐਸਾ ਦੀਵਾ ਨੀਰਿ ਤਰਾਇ ॥੩॥
ڈولےَ واءُ ن وڈا ہوءِ --	----	ਡੋਲੈ ਵਾਉ 'ਨ' ਵਡਾ ਹੋਇ ॥
جاپےَ جِءُ سِنّگھاسنِ لوءِ --	----	ਜਾਪੈ ਜਿਉ ਸਿੰਘਾਸਣਿ ਲੋਇ ॥
کھتری براہمنُ سُودُ کِ وَیسُ --	----	ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
نِرتِ ن پائِیا گنْی سہنّس --	----	ਨਿਰਤਿ ਨ ਪਾਈਆ ਗਣੀ ਸਹੰਸ ॥
اَیسا دِیوا بالے کوءِ --	----	ਐਸਾ ਦੀਵਾ ਬਾਲੇ ਕੋਇ ॥
نانک سو پارنّگتِ ہوءِ --4--7--	----	ਨਾਨਕ ਸੋ ਪਾਰੰਗਤਿ ਹੋਇ ॥੪॥੭॥

رامکلی مہلا[1] 1 ـ ـ ـ | [1]محلا۔	----	ਰਾਮਕਲੀ ਮਹਲਾ ੧ ॥
تُدھنو نِونُّ مَنّنڑُ تیرا ناءُ ـ ـ	----	ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥
ساچُ بھیٹ بَیسنڑ کءُ تھاءُ ـ ـ	----	ਸਾਚੁ ਭੇਟ ਬੈਸਣ ਕਉ ਥਾਉ ॥
ستُ سنّتوکھُ ہووَے ارداسِ[1] ـ ـ | [1]عرداسِ۔	----	ਸਤੁ ਸੰਤੋਖੁ ਹੋਵੈ ਅਰਦਾਸਿ ॥
تا سُنڑِ سدِ بہالے پاسِ ـ ـ 1 ـ ـ	----	ਤਾ ਸੁਣਿ ਸਦਿ ਬਹਾਲੇ ਪਾਸਿ ॥੧॥
نانک بِرتھا کوءِ ن ہوءِ ـ ـ	----	ਨਾਨਕ ਬਿਰਥਾ ਕੋਇ ਨ ਹੋਇ ॥
اَیسی درگہ ساچا سوءِ ـ ـ 1 ـ ـ رہاءُ ـ ـ	----	ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥
پّراپتِ پوتا کرمُ پساءُ ـ ـ	----	ਪ੍ਰਾਪਤਿ ਪੋਤਾ ਕਰਮੁ ਪਸਾਉ ॥
تُو دیوہِ منّگت جن چاءُ ـ ـ	----	ਤੂ ਦੇਵਹਿ ਮੰਗਤ ਜਨ ਚਾਉ ॥
بھاڈَے بھاءُ پوَے تِتُ آءِ ـ ـ	----	ਭਾਡੈ ਭਾਉ ਪਵੈ ਤਿਤੁ ਆਇ ॥
دھُرِ تَے چھوڈی کیمتِ[1] پاءِ ـ ـ 2 ـ ـ | [1]قیمتِ۔	----	ਧੁਰਿ ਤੈ ਛੋਡੀ ਕੀਮਤਿ ਪਾਇ ॥੨॥
جِن کِچھُ کِیا سو کِچھُ کرَے ـ ـ	----	ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
اپنی کیمتِ[1] آپے دھرَے ـ ـ | [1]قیمتِ۔	----	ਅਪਨੀ ਕੀਮਤਿ ਆਪੇ ਧਰੈ ॥
گُرمُکھِ پرگٹُ ہویا ہرِ رائے ـ ـ	----	ਗੁਰਮੁਖਿ ਪਰਗਟੁ ਹੋਆ ਹਰਿ ਰਾਏ ॥
نا کو آوَے نا کو جاءِ ـ ـ 3 ـ ـ	----	ਨਾ ਕੋ ਆਵੈ ਨਾ ਕੋ ਜਾਇ ॥੩॥
لوکُ دھِکارُ کہَے منّگت جن ماگت مانُ ن پائِیا ـ ـ	----	ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥

سہ کِیا گلا در کِیا باتا تےَ تا کہنڑُ کہائِیا --4--8--	----	ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥
رامکلی مہلا[1] 1 -- | محلا[1]-	----	ਰਾਮਕਲੀ ਮਹਲਾ ੧ ॥
ساگر مہِ بُوند بُوند مہِ ساگرُ کونڑُ بُجھےَ بِدھِ جانڑےَ --	----	ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥
اُتبھجُ چلت آپِ کرِ چینےَ آپے تتُ پچھانڑےَ --1--	----	ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥
اَیسا گیانُ بیچارےَ کوئی --	----	ਐਸਾ ਗਿਆਨੁ ਬੀਚਾਰੈ ਕੋਈ ॥
تِس تے مُکت پرم گت ہوئی --1-- رہاءُ --	Page# [879]	ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥
دِن مہِ رَینڑِ رَینڑِ مہِ دِنیئرُ اُسن سِیت بِدھِ سوئی --	----	ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥
تا کی گت مِت اورُ ن جانڑےَ گُر بِن سمجھ ن ہوئی --2--	----	ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥
پُرکھ مہِ نارِ نارِ مہِ پُرکھا بُوجھہُ بّرہم گیانی --	----	ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥
دھُنِ مہِ دھیانُ دھیان مہِ جانِیا گُرمُکھِ اکتھ کہانی --3--	----	ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥

من مہِ جوتِ جوت مہِ منُویا پنّچ ملے گُر بھائی --	----	ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥
نانکؔ تِن کے سد بلِہاری جِن ایک سبدِ لِو لائی --4--9--	----	ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥
رامکلی مہلا[1] 1 -- | محلا[1]-	----	ਰਾਮਕਲੀ ਮਹਲਾ ੧ ॥
جا ہرِ پرّبھ کِرپا دھاری --	----	ਜਾ ਹਰਿ ਪ੍ਰਭਿ ਕਿਰਪਾ ਧਾਰੀ ॥
تا ہئُمے وِچہُ ماری --	----	ਤਾ ਹਉਮੈ ਵਿਚਹੁ ਮਾਰੀ ॥
سو سیوکِ رام پیاری --	----	ਸੋ ਸੇਵਕਿ ਰਾਮ ਪਿਆਰੀ ॥
جو گُر سبدی بیچاری --1--	----	ਜੋ ਗੁਰ ਸਬਦੀ ਬੀਚਾਰੀ ॥੧॥
سو ہرِ جنُ ہرِ پرّبھ بھاوے --	----	ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥
اہِنِس بھگتِ کرے دِنُ راتی لاج چھوڑِ ہرِ کے گُنْ گاوے --1-- رہاءُ --	----	ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥
دھُنِ واجے انہد گھورا --	----	ਧੁਨਿ ਵਾਜੇ ਅਨਹਦ ਘੋਰਾ ॥
منُ مانِیا ہرِ رسِ مورا --	----	ਮਨੁ ਮਾਨਿਆ ਹਰਿ ਰਸਿ ਮੋਰਾ ॥
گُر پوُرے سچّ سمائِیا --	----	ਗੁਰ ਪੂਰੈ ਸਚੁ ਸਮਾਇਆ ॥
گُرُ آدِ پُرکھُ ہرِ پائِیا --2--	----	ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥
سبھِ نادبید گُربانْی --	----	ਸਭਿ ਨਾਦ ਬੇਦ ਗੁਰਬਾਣੀ ॥
منُ راتا سارِگپانْی --	----	ਮਨੁ ਰਾਤਾ ਸਾਰਿਗਪਾਣੀ ॥

تہ تیرتھ ورت تپ سارے --	----	ਤਹ ਤੀਰਥ ਵਰਤ ਤਪ ਸਾਰੇ ॥
گُر مِلِیا ہرِ نِستارے --3--	----	ਗੁਰ ਮਿਲਿਆ ਹਰਿ ਨਿਸਤਾਰੇ ॥੩॥
جہ آپُ گِئیا بھءُ بھاگا --	----	ਜਹ ਆਪੁ ਗਇਆ ਭਉ ਭਾਗਾ ॥
گُر چرݨی سیوکُ لاگا --	----	ਗੁਰ ਚਰਣੀ ਸੇਵਕੁ ਲਾਗਾ ॥
گُرِ ستِگُرِ بھرمُ چُکائِیا --	----	ਗੁਰਿ ਸਤਿਗੁਰਿ ਭਰਮੁ ਚੁਕਾਇਆ ॥
کہُ نانکؑ سبدِ مِلائِیا --4--10--	----	ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥
رامکلی مہلا[1] 1 -- | [1]محلا-	----	ਰਾਮਕਲੀ ਮਹਲਾ ੧ ॥
چھادنُ بھوجنُ ماگتُ بھاگےَ --	----	ਛਾਦਨੁ ਭੋਜਨੁ ਮਾਗਤੁ ਭਾਗੈ ॥
کھُدھِیا دُسٹ جلےَ دُکھُ آگےَ --	----	ਖੁਧਿਆ ਦੁਸਟ ਜਲੈ ਦੁਖੁ ਆਗੈ ॥
گُرمتِ نہی لینی دُرمتِ پتِ کھوئی --	----	ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥
گُرمتِ بھگتِ پاوےَ جنُ کوئی --1--	----	ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥
جوگی جُگتِ سہج گھرِ واسےَ --	----	ਜੋਗੀ ਜੁਗਤਿ ਸਹਜ ਘਰਿ ਵਾਸੈ ॥
ایکؑ دِرسٹِ ایکو کرِ دیکھِیا		ਏਕ ਦ੍ਰਿਸਟਿ ਏਕੋ ਕਰਿ ਦੇਖਿਆ
بھِیکھِیا بھاءِ سبدِ ترِپتاسےَ --1-- رہاءُ --	----	ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
پنّج بیَل گڈِیا دیہ دھاری --	----	ਪੰਚ ਬੈਲ ਗਡੀਆ ਦੇਹ ਧਾਰੀ ॥
رام کلا نبہےَ پتِ ساری --	----	ਰਾਮ ਕਲਾ ਨਿਬਹੈ ਪਤਿ ਸਾਰੀ ॥
دھر تُوٹی گاڈو سِر بھارِ --	----	ਧਰ ਤੂਟੀ ਗਾਡੋ ਸਿਰ ਭਾਰਿ ॥
لکری بِکھرِ جری منّجھ بھارِ --2--	----	ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥

گُر کا سبدُ وِیچارِ جوگی --	----	ਗੁਰ ਕਾ ਸਬਦੁ ਵੀਚਾਰਿ ਜੋਗੀ ॥
دُکھُ سُکھُ سم کرنا سوگ بِئوگی --	----	ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥
بھگتِ نامُ گُر سبدِ بیچاری --	----	ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥
استھِرُ کندھُ جپے نِرنکاری --3--	----	ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥
سہج جگوٹا بندھن تے چھُوٹا --	----	ਸਹਜ ਜਗੋਟਾ ਬੰਧਨ ਤੇ ਛੂਟਾ ॥
کامُ کرودھُ گُر سبدی لُوٹا --	----	ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥
من مہِ مُندرا ہرِ گُر سرنا --	----	ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥
نانک رام بھگتِ جن ترنا --4--11--	----	ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥
ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
رامکلی مہلا 3 گھرُ 1 -- | محلا	Page# [880]	ਰਾਮਕਲੀ ਮਹਲਾ ੩ ਘਰੁ ੧ ॥
ستجُگِ سچُ کہے سبھُ کوئی --	----	ਸਤਜੁਗਿ ਸਚੁ ਕਹੈ ਸਭੁ ਕੋਈ ॥
گھرِ گھرِ بھگتِ گُرمُکھِ ہوئی --	----	ਘਰਿ ਘਰਿ ਭਗਤਿ ਗੁਰਮੁਖਿ ਹੋਈ ॥
ستجُگِ دھرمُ پیر ہے چارِ --	----	ਸਤਜੁਗਿ ਧਰਮੁ ਪੈਰ ਹੈ ਚਾਰਿ ॥
گُرمُکھِ بُوجھے کو بیچارِ --1--	----	ਗੁਰਮੁਖਿ ਬੂਝੈ ਕੋ ਬੀਚਾਰਿ ॥੧॥
جُگ چارے نامِ وڈِیائی ہوئی --	----	ਜੁਗ ਚਾਰੇ ਨਾਮਿ ਵਡਿਆਈ ਹੋਈ ॥
ج نامِ لاگے سو مُکتِ ہووے		ਜਿ ਨਾਮਿ ਲਾਗੈ ਸੋ ਮੁਕਤਿ ਹੋਵੈ
گُر بِنُ نامُ ن پاوے کوئی --1-- رہاءُ --	----	ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥
ترتے اِک کل کینی دُورِ --	----	ਤ੍ਰੇਤੈ ਇਕ ਕਲ ਕੀਨੀ ਦੂਰਿ ॥

پاکھنڈُ ورتیا ہرِ جانٹن دُورِ -- ---- ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥
گُرمُکھِ بُوجھے سوجھی ہوئی -- ---- ਗੁਰਮੁਖਿ ਬੂਝੈ ਸੋਝੀ ਹੋਈ ॥
انترِ نامُ وسے سُکھُ ہوئی --2-- ---- ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥
دُیاپرِ دُوجے دُبِدھا ہوءِ -- ---- ਦੁਆਪਰਿ ਦੂਜੈ ਦੁਬਿਧਾ ਹੋਇ ॥
بھرمِ بھُلانے جانٹہِ دوءِ -- ---- ਭਰਮਿ ਭੁਲਾਨੇ ਜਾਣਹਿ ਦੋਇ ॥
دُیاپُرِ دھرمِ دُءِ پَیر رکھاۓ -- ---- ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥
گُرمُکھِ ہووے ت نامُ دڑڑاۓ --3-- ---- ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥
کلجُگِ دھرم کلا اِک رہاۓ -- ---- ਕਲਜੁਗਿ ਧਰਮ ਕਲਾ ਇਕ ਰਹਾਏ ॥
اِک پَیرِ چلے مائِیا موہُ ودھاۓ -- ---- ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥
مائِیا موہُ اتِ گُبارُ[1] -- | [1]غُبارُ ---- ਮਾਇਆ ਮੋਹੁ ਅਤਿ ਗੁਬਾਰੁ ॥
ستگُرُ بھیٹے نامِ اُدھارُ --4-- ---- ਸਤਗੁਰੁ ਭੇਟੈ ਨਾਮਿ ਉਧਾਰੁ ॥੪॥
سبھ جُگ مہِ ساچا ایکو سوئی -- ---- ਸਭ ਜੁਗ ਮਹਿ ਸਾਚਾ ਏਕੋ ਸੋਈ ॥
سبھ مہِ سچُ دُوجا نہی کوئی -- ---- ਸਭ ਮਹਿ ਸਚੁ ਦੂਜਾ ਨਹੀ ਕੋਈ ॥
ساچی کیِرتِ سچُ سُکھُ ہوئی -- ---- ਸਾਚੀ ਕੀਰਤਿ ਸਚੁ ਸੁਖੁ ਹੋਈ ॥
گُرمُکھِ نامُ وکھانٹے کوئی --5-- ---- ਗੁਰਮੁਖਿ ਨਾਮੁ ਵਖਾਣੈ ਕੋਈ ॥੫॥
سبھ جُگ مہِ نامُ اُوتمُ ہوئی -- ---- ਸਭ ਜੁਗ ਮਹਿ ਨਾਮੁ ਊਤਮੁ ਹੋਈ ॥
گُرمُکھِ وِرلا بُوجھے کوئی -- ---- ਗੁਰਮੁਖਿ ਵਿਰਲਾ ਬੂਝੈ ਕੋਈ ॥
ہرِ نامُ دھِیاۓ بھگتُ جنُ سوئی -- ---- ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥

نانک جُگِ جُگ نامِ وڈِیائی ہوئی --1--6--	----	ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥
رامکلی مہلا[1] 4 گھرُ 1 | محلا[1]-	----	ਰਾਮਕਲੀ ਮਹਲਾ ੪ ਘਰੁ ੧
ੴ ستِگر پْرسادِ --	----	ੴ ਸਤਿਗੁਰ ਪ੍ਰਸਾਦਿ ॥
جے وڈ بھاگ ہووہِ وڈبھاگی تا ہرِ ہرِ نامُ دھیاوے --	----	ਜੇ ਵਡ ਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥
نامُ جپت نامے سُکھُ پاوے ہرِ نامے نامِ سماوے --1--	----	ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥੧॥
گُرمُکھِ بھگتِ کرہُ سد پْرانی --	----	ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥
ہِردے پْرگاسُ ہووے لِو لاگے گُرمتِ ہرِ ہرِ نامِ سمانی --1-- رہاء --	----	ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥
ہیرا رتن جویہر مانک بہُ ساگر بھرپُور کیِیا --	----	ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥
جِسُ وڈ بھاگُ ہووے وڈ مستکِ تِن گُرمتِ کڈھِ کڈھِ لِیا --2--	----	ਜਿਸੁ ਵਡ ਭਾਗੁ ਹੋਵੈ ਵਡ ਮਸਤਕਿ ਤਿਨਿ ਗੁਰਮਤਿ ਕਢਿ ਕਢਿ ਲੀਆ ॥੨॥
رتنُ جویہرُ لالُ ہرِ ناما گُرِ کاڈھِ تلی دِکھلائیا --	----	ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ ॥
بھاگہِیݨ منمُکھِ نہی لِیا ترِݨ اولے لاکھُ چھپائیا --3--	----	ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥੩॥

مستکِ بھاگُ ہووے دھُرِ لِکھیا
تا ستگُرُ سیوا لائے --

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ
ਤਾ ਸਤਗੁਰੁ ਸੇਵਾ ਲਾਏ ॥

نانکُ رتن جویہر پاوے
دھنُ دھنُ گُرمتِ ہرِ پائے --4--1--

ਨਾਨਕ ਰਤਨ ਜਵੇਹਰ ਪਾਵੈ
ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

رامکلی مہلا[1] 4 -- | محلا[1]

ਰਾਮਕਲੀ ਮਹਲਾ ੪ ॥

رام جنا مِلِ بھئِیا انندا
ہرِ نیکی کتھا سُناءِ --

ਰਾਮ ਜਨਾ ਮਿਲਿ ਭਇਆ ਅਨੰਦਾ
ਹਰਿ ਨੀਕੀ ਕਥਾ ਸੁਨਾਇ ॥

دُرمتِ مَیلُ گئی سبھ نِیکلِ
ستسنگتِ مِل بُدھِ پاءِ --1--

ਦੁਰਮਤਿ ਮੈਲੁ ਗਈ ਸਭ ਨੀਕਲਿ
ਸਤਸੰਗਤਿ ਮਿਲਿ ਬੁਧਿ ਪਾਇ ॥੧॥

رام جن گُرمتِ رامُ بولاءِ --

ਰਾਮ ਜਨ ਗੁਰਮਤਿ ਰਾਮੁ ਬੋਲਾਇ ॥

جو جو سُنئے کہے سو مُکتا
رام چپت سوہاءِ --1-- رہاءُ --
Page# [881]
ਜੋ ਜੋ ਸੁਣੈ ਕਹੈ ਸੋ ਮੁਕਤਾ
ਰਾਮ ਜਪਤ ਸੋਹਾਇ ॥੧॥ ਰਹਾਉ ॥

جے وڈ بھاگ ہووہِ مُکھِ مستکِ
ہرِ رام جنا بھیٹاءِ --

ਜੇ ਵਡ ਭਾਗ ਹੋਵਹਿ ਮੁਖਿ ਮਸਤਕਿ
ਹਰਿ ਰਾਮ ਜਨਾ ਭੇਟਾਇ ॥

درسنُ سنّت دیہُ کرِ کرِپا
سبھُ دالدُ دُکھُ لہِ جاءِ --2--

ਦਰਸਨੁ ਸੰਤ ਦੇਹੁ ਕਰਿ ਕਿਰਪਾ
ਸਭੁ ਦਾਲਦੁ ਦੁਖੁ ਲਹਿ ਜਾਇ ॥੨॥

ہرِ کے لوگ رام جن نیکے
بھاگہِینڑ ن سُکھاءِ --

ਹਰਿ ਕੇ ਲੋਗ ਰਾਮ ਜਨ ਨੀਕੇ
ਭਾਗਹੀਣ ਨ ਸੁਖਾਇ ॥

جِءُ جِءُ رام کہہِ جن اُوچے
نر نِندَک ڈنّس لگاءِ --3--

ਜਿਉ ਜਿਉ ਰਾਮ ਕਹਹਿ ਜਨ ਊਚੇ
ਨਰ ਨਿੰਦਕ ਡੰਸੁ ਲਗਾਇ ॥੩॥

دھرِگُ دھرِگُ نر نِندَک جِن جن نہی بھاۓ
ہرِ کے سکھا سکھاءِ --

ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ
ਹਰਿ ਕੇ ਸਖਾ ਸਖਾਇ ॥

سے ہرِ کے چور ویمُکھ مُکھ کالے
جِن گُر کی پَیج ن بھاءِ --4--

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ
ਜਿਨ ਗੁਰ ਕੀ ਪੈਜ ਨ ਭਾਇ ॥੪॥

دئِیا دئِیا کرِ راکھہُ ہرِ جیءُ
ہم دِین تیری سرݨاءِ --

ਦਇਆ ਦਇਆ ਕਰਿ ਰਾਖਹੁ ਹਰਿ ਜੀਉ
ਹਮ ਦੀਨ ਤੇਰੀ ਸਰਣਾਇ ॥

ہم بارِک تُم پِتا پْربھ میرے
جن نانک بکھسِ[1] مِلاءِ --5--2-- |

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ
ਜਨ ਨਾਨਕ ਬਖਸਿ ਮਿਲਾਇ ॥੫॥੨॥

[1] بخش-

رامکلی مہلا[1] 4 -- | [1] محلا-

ਰਾਮਕਲੀ ਮਹਲਾ ੪ ॥

ہرِ کے سکھا سادھ جن نیکے
تِن اُوپرِ ہاتھُ وتاوے --

ਹਰਿ ਕੇ ਸਖਾ ਸਾਧ ਜਨ ਨੀਕੇ
ਤਿਨ ਊਪਰਿ ਹਾਥੁ ਵਤਾਵੈ ॥

گُرمُکھِ سادھ سیئی پْربھ بھاۓ
کرِ کرِپا آپِ مِلاوے --1--

ਗੁਰਮੁਖਿ ਸਾਧ ਸੇਈ ਪ੍ਰਭ ਭਾਏ
ਕਰਿ ਕਿਰਪਾ ਆਪਿ ਮਿਲਾਵੈ ॥੧॥

رام مو کءُ ہرِ جن میلِ
مَنِ بھاوے --

ਰਾਮ ਮੋ ਕਉ ਹਰਿ ਜਨ ਮੇਲਿ
ਮਨਿ ਭਾਵੈ ॥

امِءُ امِءُ ہرِ رسُ ہےَ میٹھا
مِلِ سنّت جنا مُکھِ پاوےَ --1-- رہاءُ
--

ਅਮਿਉ ਅਮਿਉ ਹਰਿ ਰਸੁ ਹੈ ਮੀਠਾ
ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥

ہرِ کے لوگ رام جن اُوتم
مِلِ اُوتم پدوی پاوےَ --

ਹਰਿ ਕੇ ਲੋਗ ਰਾਮ ਜਨ ਊਤਮ
ਮਿਲਿ ਊਤਮ ਪਦਵੀ ਪਾਵੈ ॥

ہم ہووت چیری داس داسن کی
میرا ٹھاکُرُ کھُسی[1] کراوےَ --2-- |

[1]خُشی-

ਹਮ ਹੋਵਤ ਚੇਰੀ ਦਾਸ ਦਾਸਨ ਕੀ
ਮੇਰਾ ਠਾਕੁਰੁ ਖੁਸੀ ਕਰਾਵੈ ॥੨॥

سیوک جن سیوہِ سے وڈبھاگی
رِد منِ تنِ پّرِیتِ لگاوےَ --

ਸੇਵਕ ਜਨ ਸੇਵਹਿ ਸੇ ਵਡਭਾਗੀ
ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥

بِنُ پّرِیتی کرہِ بہُ باتا
کُوڑُ بولِ کُوڑو پھلُ پاوےَ --3--

ਬਿਨੁ ਪ੍ਰੀਤੀ ਕਰਹਿ ਬਹੁ ਬਾਤਾ
ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥

موکءُ دھارِ کّرِپا جگجیِون داتے
ہرِ سنّت پگی لے پاوےَ --

ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ
ਹਰਿ ਸੰਤ ਪਗੀ ਲੇ ਪਾਵੈ ॥

ہءُ کاٹءُ کاٹِ باڈھِ سِرُ راکھءُ
جِتُ نانک سنّتُ چڑِ آوےَ --4--3--

ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ
ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥

رامکلی مہلا[1] 4 -- | [1]محلا-

ਰਾਮਕਲੀ ਮਹਲਾ ੪ ॥

جے وڈ بھاگ ہووہِ وڈ میرے
جن مِلدِیا ڈھِل ن لائیئَ --

ਜੇ ਵਡ ਭਾਗ ਹੋਵਹਿ ਵਡ ਮੇਰੇ
ਜਨ ਮਿਲਦਿਆ ਢਿਲ ਨ ਲਾਈਐ ॥

ہر جن انمّرِت کُنٹ سر نیکے وڈبھاگی تِتُ ناوائیۓ --1--	----	ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥
رام موکءُ ہرِ جن کارے لائیۓ --	----	ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥
ہءُ پانْی پکھا پیسءُ سنّت آگے پگ مِل مِل دھورِ مُکھِ لائیۓ --1-- رہاءُ --	----	ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥
ہرِ جن وڈے وڈے وڈ اُوچے جو ستگر میلِ مِلائیۓ --	----	ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥
ستگر جیوڈُ اورُ ن کوئی مِل ستگُر پُرکھ دھیائیۓ --2--	----	ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥
ستگُر سرنْ پرے تِن پائیا میرے ٹھاکر لاج رکھائیۓ --	----	ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥
اِکِ اپنٹّے سُیاءِ آءِ بہہِ گُر آگے جِءُ بگُل سمادھِ لگائیۓ --3--	----	ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥
بگُلا کاگ نِیچ کی سنگتِ جاءِ کرنگ بِکھُو مُکھ لائیۓ --	----	ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੁ ਮੁਖਿ ਲਾਈਐ ॥
نانک میلِ میلِ پربھ سنّگتِ مِل سنّگتِ ہنّس کرائیۓ --4--4--	----	ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥
رامکلی مہلا[1] 4 -- | محلا[1]	----	ਰਾਮਕਲੀ ਮਹਲਾ ੪ ॥

Page# [882]

ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥		ستگُر دئِیا کرہُ ہرِ میلہُ میرے پرِّیتم پرّانڑ ہرِ رائِیا --
ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥	----	ہم چیری ہوءِ لگہ گُر چرڑنی جِن ہرِ پرّبھ مارگُ پنّتھُ دِکھائِیا --1--
ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥	----	رام مےَ ہرِ ہرِ نامُ منِ بھائِیا --
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥	----	مےَ ہرِ بِنُ اورُ ن کوئی بیلی میرا پِتا ماتا ہرِ سکھائِیا --1-- رہاءُ --
ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥	----	میرے اِکُ کھِنُ پرّان ن رہہِ بِنُ پرِّیتم بِنُ دیکھے مرہِ میری مائِیا --
ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥	----	دھنُ دھنُ وڈ بھاگ گُر سرڑنی آۓ ہرِ گُر مِلِ درسنُ پائِیا --2--
ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥	----	مےَ اورُ ن کوئی سُوجھےَ بُوجھےَ منِ ہرِ جپُ جپءُ جپائِیا --
ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥	----	ناmہِینڑ پھِرہِ سے نکٹے تِن گھسِ گھسِ نک وڈھائِیا --3--
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥	----	موکءُ جگجِیون جِیوالِ لےَ سُیامی رِد انّترِ نامُ وسائِیا --
ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥	----	نانک گُرو گُرو ہےَ پُورا مِلِ ستِگُر نامُ دھِیائِیا --4--5--

رامکلی مہلا[1] 4 -- | محلا[1]-	----	ਰਾਮਕਲੀ ਮਹਲਾ ੪ ॥
ستگُرُ داتا وڈّا وڈ پُرکھُ ہے جِتُ مِلِئےَ ہرِ اُر دھارے --	----	ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥
جی ء دانُ گُرِ پُورے دِییا ہرِ انّمرِت نامُ سمارے --1--	----	ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
رام گُرِ ہرِ ہرِ نامُ کنّٹھِ دھارے --	----	ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥
گُرمُکھِ کتھا سُنّی مَنِ بھائی دھنُ دھنُ وڈ بھاگ ہمارے --1-- رہاءُ --	----	ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥
کوٹِ کوٹِ تیتِیس دھِیاوہِ تا کا انّتُ ن پاوہِ پارے --	----	ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥
ہِردے کام کامنی ماگہِ رِدھِ ماگہِ ہاتھُ پسارے --2--	----	ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥
ہرِ جسُ جپِ جپُ وڈّا وڈیرا گُرمُکھِ رکھءُ اُرِ دھارے --	----	ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥
جے وڈ بھاگ ہووہِ تا جپیِئے ہرِ بھئُجلُ پارِ اُتارے --3--	----	ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥
ہرِ جن نِکٹِ نِکٹِ ہرِ جن ہے ہرِ راکھےَ کنّٹھِ جن دھارے --	----	ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥

نانک پِتا ماتا ہے ہرِ پّربھُ ہم بارِک ہرِ پّرتپارے --18--6--4--	----	ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
راگُ رامکلی مہلا[1] 5 گھرُ 1 | [1]محلا-	----	ਰਾਗੁ ਰਾਮਕਲੀ ਮਹਲਾ ੫ ਘਰੁ ੧
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کِرپا کرہُ دِین کے داتے میرا گُنُ اوگُنُ ن بیچارہُ کوئی --	----	ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ماٹی کا کِیا دھوپے سُیامی مانٗس کی گتِ ایہی --1--	----	ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
میرے من سِتگُرُ سیوِ سُکھُ ہوئی --	----	ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
جو اِچھہُ سوئی پھلُ پاوہُ پھِرِ دُوکھُ ن وِیاپے کوئی --1-- رہاءُ --	----	ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
کاچے بھاڈے ساجِ نِواجے[1] انّترِ جوتِ سمائی -- | [1]نِوازے-	----	ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥
جَیسا لِکھتُ لِکھِیا دھُرِ کرتےَ ہم تَیسی کِرتِ کمائی --2--	----	ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥
منُ تنُ تھاپِ کِیا سبھُ اپنا ایہو آونٗ جانٗا --	----	ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥

جِنِ دِییا سوچِتِ ن آوے
موہِ انّدھُ لپٹاٹا ۔۔3۔۔

ਜਿਨਿ ਦੀਆ ਸੋ ਚਿਤਿ ਨ ਆਵੈ
ਮੋਹਿ ਅੰਧੁ ਲਪਟਾਣਾ ॥੩॥

جِنِ کِییا سوئی پّربھُ جاݨے
ہرِ کا مہلُ[1] اپارا ۔۔ | محلُ[1]۔

ਜਿਨਿ ਕੀਆ ਸੋਈ ਪ੍ਰਭੁ ਜਾਣੈ
ਹਰਿ ਕਾ ਮਹਲੁ ਅਪਾਰਾ ॥

Page# [883]

بھگتِ کری ہرِ کے گُݨ گاوا
نانک داسُ تُمارا ۔۔4۔۔1۔۔
ਭਗਤਿ ਕਰੀ ਹਰਿ ਕੇ ਗੁਣ ਗਾਵਾ
ਨਾਨਕ ਦਾਸੁ ਤੁਮਾਰਾ ॥੪॥੧॥

رامکلی مہلا[1] 5 ۔۔ | محلا[1]۔

ਰਾਮਕਲੀ ਮਹਲਾ ੫ ॥

پوہُ چرݨا تلِ اُوپرِ آوہُ
اَیسی سیو کماوہُ ۔۔

ਪਵਹੁ ਚਰਣਾ ਤਲਿ ਊਪਰਿ ਆਵਹੁ
ਐਸੀ ਸੇਵ ਕਮਾਵਹੁ ॥

آپس تے اُوپرِ سبھ جاݨہُ
تءُ درگہ سُکھُ پاوہُ ۔۔1۔۔

ਆਪਸ ਤੇ ਊਪਰਿ ਸਭ ਜਾਣਹੁ
ਤਉ ਦਰਗਹ ਸੁਖੁ ਪਾਵਹੁ ॥੧॥

سنّتہُ اَیسی کتھہُ کہاݨی ۔۔

ਸੰਤਹੁ ਐਸੀ ਕਥਹੁ ਕਹਾਣੀ ॥

سُر پوِتّر نر دیو پوِتّرا
کھِنُ بولہُ گُرمُکھِ باݨی ۔۔1۔۔ رہاءُ ۔۔

ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ
ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥

پرپنّچُ چھوڈِ سہج گھرِ بَیسہُ
جھُوٹھا کہہُ ن کوئی ۔۔

ਪਰਪੰਚੁ ਛੋਡਿ ਸਹਜ ਘਰਿ ਬੈਸਹੁ
ਝੂਠਾ ਕਹਹੁ ਨ ਕੋਈ ॥

ستِگُر مِلہُ نوے نِدھِ پاوہُ
اِن بِدھِ تتُ بِلوئی ۔۔2۔۔

ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ
ਇਨ ਬਿਧਿ ਤਤੁ ਬਿਲੋਈ ॥੨॥

بھرمُ چُکاوہُ گُرمُکھِ لِو لاوہُ آتمُ چِینہُ بھائی --	----	ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥
نِکٹِ کرِ جاݨہُ سدا پّربھُ ہاجرُ کِسُ سِءُ کرہُ بُرائی --3--	----	ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥
ستِگُرِ مِلِۓ مارگُ مُکتا سہجے مِلے سُیامی --	----	ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥
دھنُ دھنُ سے جن جِنی کلِ مہِ ہرِ پائِیا جن نانک سد کُربانی[1] --4--2-- |	----	ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥

[1]قُربانی-

رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
آوت ہرکھ ن جاوت دُوکھا نہ بِیاپے من روگنی --	----	ਆਵਤ ਹਰਖ 'ਨ' ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥
سدا اننّدُ گُرُ پُورا پائِیا تءُ اُتری سگل بِئوگنی --1--	----	ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥
اِہ بِدھِ ہے منُ جوگنی --	----	ਇਹ ਬਿਧਿ ਹੈ ਮਨੁ ਜੋਗਨੀ ॥
موہُ سوگُ روگُ لوگُ ن بِیاپے تہ ہرِ ہرِ ہرِ رس بھوگنی --1-- رہاءُ --	----	ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥
سُرگ پوِتّرا مِرت پوِتّرا پئِیال پوِتّر الوگنی --	----	ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥

آگِیاکاری سدا سُکھُ بھُنّچےَ جت کت پیکھءُ ہرِ گُنی ــ2ــ	----	ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥
نہ سِو سکتی جلُ نہی پونا تہ اکارُ نہی میدنی ــ	----	ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥
ستِگُر جوگ کا تہا نِواسا جہ اوِگت ناتھُ اگم دھنی ــ3ــ	----	ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥
تنُ منُ ہرِ کا دھنُ سبھُ ہرِ کا ہرِ کے گُنڑ ہءُ کِیا گنی ــ	----	ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥
کہُ نانک ہم تُم گُرِ کھوئی ہےَ انّبھےَ انّبھُ مِلوگنی ــ4ــ3ــ	----	ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥
رامکلی مہلا[1] 5 ــ | [1]محلا۔	----	ਰਾਮਕਲੀ ਮਹਲਾ ੫ ॥
ترّےَ گُنڑ رہت رہےَ نِراری سادھِک سِدھ ن جانےَ ــ	----	ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥
رتن کوٹھڑی انّمرِت سنّپُورن ستِگُر کےَ کھجانےَ[1] ــ1ــ | [1]خزانے۔	----	ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥
اچرجُ کِچھُ کہنڑُ ن جائی ــ	----	ਅਚਰਜੁ ਕਿਛੁ ਕਹਣੁ ਨ ਜਾਈ ॥
بستُ اگوچر بھائی ــ1ــ رہاءُ ــ	----	ਬਸਤੁ ਅਗੋਚਰ ਭਾਈ ॥੧॥ ਰਹਾਉ ॥
مولُ ناہی کِچھُ کرنڑےَ جوگا کِیا کو کہےَ سُنڑاوےَ ــ	----	ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥

کتھن کہݨ کءُ سوجھی ناہی جو پیکھےَ تِسُ بݨِ آوےَ --2--	----	ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥
سوئی جاݨےَ کرݨَیہارا کِیتا کِیا بیچارا --	----	ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥
آپݨی گتِ مِتِ آپے جاݨےَ ہرِ آپے پُور بھنّڈارا --3--	----	ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥
اَیسا رسُ انّمرِتُ منِ چاکھِیا ترِّپتِ رہے آگھائی --	----	ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥
کہُ نانک میری آسا پُوری ستِگُر کی سرݨائی --4--4--	----	ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
انّگِیکار کِیِیا پّربھِ اپنےَ بَیری سگلے سادھے --	Page# [884]	ਅੰਗੀਕਾਰ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥
جِنِ بَیری ہےَ اِہُ جگُ لُوٹِیا تے بَیری لےَ بادھے --1--	----	ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥
ستِگُرُ پریسرُ میرا --	----	ਸਤਿਗੁਰੁ ਪਰਮੇਸਰੁ ਮੇਰਾ ॥
انِک راج بھوگ رس ماݨی ناءُ جپی بھرواسا تیرا --1-- رہاءُ --	----	ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥

چِیتِ ن آوسِ دُوجی باتا سِر اُوپرِ رکھوارا ـ ـ	----	ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥
بیپرواہُ رہت ہےَ سُیامی اِک نام کےَ ادھارا ـ ـ2ـ ـ	----	ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ॥੨॥
پُورن ہوءِ مِلِئو سُکھدائی اُون ن کائی باتا ـ ـ	----	ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥
تتُ سارُ پرم پدُ پائِیا چھوڈِ ن کتہُو جاتا ـ ـ3ـ ـ	----	ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥
برنِ ن ساکءُ جَیسا تُو ہےَ ساچے الکھ اپارا ـ ـ	----	ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥
اتُل اتھاہ اڈوٗل سُیامی نانک کھسمُ[1] ہمارا ـ ـ4ـ ـ5ـ ـ | [1] خصمُ ـ	----	ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥
رامکلی مہلا[1] 5 ـ ـ | [1] محلاـ	----	ਰਾਮਕਲੀ ਮਹਲਾ ੫ ॥
تُو دانا تُو ابِچلُ تُوہی تُو جاتِ[1] میری پاتی ـ ـ | [1] ذاتِ ـ	----	ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥
تُو اڈوٗلُ کدے ڈوٗلہِ ناہی تا ہم کَیسی تاتی ـ ـ1ـ ـ	----	ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥
ایکےَ ایکےَ ایک تُوہی ـ ـ	----	ਏਕੈ ਏਕੈ ਏਕ ਤੂਹੀ ॥
ایکےَ ایکےَ تُو رائِیا ـ ـ	----	ਏਕੈ ਏਕੈ ਤੂ ਰਾਇਆ ॥

ت ءُ کِرپا تے سُکھُ پائِیا --1-- رہاءُ --	----	ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥
تُو ساگرُ ہم ہَنس تُمارے تُم مہِ مانٹک لالا --	----	ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥
تُم دیوہُ تِلُ سنَک ن مانہُ ہم بھُنّچہ سدا نِہالا --2--	----	ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥
ہم بارِک تُم پِتا ہمارے تُم مُکھِ دیوہُ کھیرا --	----	ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥
ہم کھیلہ سبھِ لاڈ لڈاوہ تُم سد گُنی گہیرا --3--	----	ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥
تُم پُورن پُورِ رہے سنّپُورن ہم بھی سنگِ اگھاۓ --	----	ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥
مِلت مِلت مِلت مِلِ رہِیا نانک کہنُ ن جاۓ --4--6--	----	ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥
رامکلی مہلا[1] 5 -- | [1]محلا	----	ਰਾਮਕਲੀ ਮਹਲਾ ੫ ॥
کر کرِ تال پکھاوجُ نَینہُ ماتھےَ وجہِ ربابا --	----	ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥
کرنہُ مدھُ باسُری باجےَ جِہوا دھُنِ آگاجا --	----	ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥

نِرت کرے کرِ منُویا ناچےَ آنڑے گھُوگھر ساجا --1--	----	ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥
رام کو نرتِکاری --	----	ਰਾਮ ਕੋ ਨਿਰਤਿਕਾਰੀ ॥
پیکھے پیکھنہارُ دئیالا جیتا ساجُ سِیگاری --1-- رہاءُ --	----	ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥
آکھار منّڈلی دھرنِ سبائی اُوپرِ گگنُ چندّویا --	----	ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥
پونُ وِچولا کرت اِکیلا جل تے اوپتِ ہویا --	----	ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥
پنّچ تتُ کرِ پُترا کینا کِرت مِلاوا ہویا --2--	----	ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥
چندّ سُورجُ دُءِ جرے چراگا چہُ کُنٹ بھیترِ راکھے --	----	ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥
دس پاتءُ پنّچ سنّگیتا اکےَ بھیترِ ساتھے --	----	ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥
بھِنّ بھِنّ ہوءِ بھاو دِکھاوہِ سبھہُ نِراری بھاکھے --3--	----	ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥
گھرِ گھرِ نِرتِ ہووے دِنُ راتی گھٹِ گھٹِ واجےَ تُورا --	----	ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥

ایکِ نچاوہِ ایکِ بھواوہِ اِکِ آءِ جاءِ ہوءِ دھورا --	----	ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥
کہُ نانکؔ سو بہُرِ ن ناچےَ جِس گُرُ بھیٹےَ پۄُرا --4--7--	----	ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
اوئنّکارِ ایکُ دھُنِ ایکےَ ایکےَ راگُ الاپےَ --	Page# [885]	ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
ایکا دیسی ایکُ دِکھاوےَ ایکو رہِیا بِیاپےَ --	----	ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
ایکا سُرتِ ایکا ہی سیوا ایکو گُر تے جاپےَ --1--	----	ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
بھلو بھلو رے کیِرتنِیا --	----	ਭਲੋ ਭਲੋ ਰੇ ਕੀਰਤਨੀਆ ॥
رام رما راما گُن گاءُ --	----	ਰਾਮ ਰਮਾ ਰਾਮਾ ਗੁਨ ਗਾਉ ॥
چھوڈِ مائِیا کے دھنّدھ سُیاءُ --1-- رہاءُ --	----	ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
پنّچ بجِتر کرے سنّتوکھا سات سُرا لےَ چالےَ --	----	ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥
باجا مانُ تانُ تجِ تانا پاءُ ن بیِگا گھالےَ --	----	ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥

پھیری پھیرُ ن ہووے کب ہی ایکُ سبدُ بنّدھِ پالے ۔۔2۔۔	----	ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥
ناردی نرہر جانڑِ ہدُورے[1] ۔۔ | [1]حدُورے۔	----	ਨਾਰਦੀ ਨਰਹਰ ਜਾਣਿ ਹਦੂਰੇ ॥
گھُونّگھر کھڑکُ تِیاگِ وِسُورے ۔۔	----	ਘੂੰਘਰ ਖੜਕੁ ਤਿਆਗਿ ਵਿਸੂਰੇ ॥
سہج انںّد دِکھاوے بھاوے ۔۔	----	ਸਹਜ ਅਨੰਦ ਦਿਖਾਵੈ ਭਾਵੈ ॥
ایہُ نِرتِکاری جنمِ ن آوے ۔۔3۔۔	----	ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥
جے کو اپنے ٹھاکُر بھاوے ۔۔	----	ਜੇ ਕੋ ਅਪਨੇ ਠਾਕੁਰ ਭਾਵੈ ॥
کوٹِ مدھِ ایہُ کِیرتنُ گاوے ۔۔	----	ਕੋਟਿ ਮਧਿ ਏਹੁ ਕੀਰਤਨੁ ਗਾਵੈ ॥
سادھسنّگتِ کی جاوءُ ٹیک ۔۔	----	ਸਾਧਸੰਗਤਿ ਕੀ ਜਾਵਉ ਟੇਕ ॥
کہُ نانک تِسُ کِیرتنُ ایک ۔۔4۔۔8۔۔	----	ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥
کوئی بولے رام رام کوئی کھُداءِ[1] ۔۔ | [1]خُداءِ۔	----	ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
کوئی سیوے گُسئِیا کوئی الاہِ ۔۔1۔۔	----	ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
کارنڑ کرنڑ کرِیم ۔۔	----	ਕਾਰਣ ਕਰਣ ਕਰੀਮ ॥
کِرپا دھارِ رہِیم[1] ۔۔1۔۔ رہاءُ ۔۔ | [1]رحِیم۔	----	ਕਿਰਪਾ ਧਾਰਿ ਰਹੀਮ ॥੧॥ ਰਹਾਉ ॥
کوئی ناوے تِیرتھِ کوئی ہج جاءِ ۔۔	----	ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
کوئی کرے پُوجا کوئی سِرُ نِواءِ ۔۔2۔۔	----	ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥
کوئی پڑھے بید کوئی کتیب ۔۔	----	ਕੋਈ ਪੜੈ ਬੇਦ ਕੋਈ ਕਤੇਬ ॥
کوئی اوڈھے نیل کوئی سُپید ۔۔3۔۔	----	ਕੋਈ ਓਢੈ ਨੀਲ ਕੋਈ ਸੁਪੇਦ ॥੩॥

کوئی کہےَ تُرکُ کوئی کہےَ ہِنّدُو ۔۔	----	ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
کوئی باچھےَ بھِستُ کوئی سُرگِنّدُو ۔۔4۔۔	----	ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥
کہُ نانکُ جِنِ ہکمُ[1] پچھاتا ۔۔ | [1]حکمُ۔	----	ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
پ٘ربھ ساہِب[1] کا تِنِ بھیدُ جاتا ۔۔5۔۔9۔۔ | [1]صاحِب۔	----	ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥
پوَنےَ مہِ پوَنُ سمائِیا ۔۔	----	ਪਵਨੈ ਮਹਿ ਪਵਨੁ ਸਮਾਇਆ ॥
جوتی مہِ جوتِ رلِ جائِیا ۔۔	----	ਜੋਤੀ ਮਹਿ ਜੋਤਿ ਰਲਿ ਜਾਇਆ ॥
ماٹی ماٹی ہوئی ایک ۔۔	----	ਮਾਟੀ ਮਾਟੀ ਹੋਈ ਏਕ ॥
روونہارے کی کون ٹیک ۔۔1۔۔	----	ਰੋਵਨਹਾਰੇ ਕੀ ਕਵਨ ਟੇਕ ॥੧॥
کئُنُ مُویا رے کئُنُ مُویا ۔۔	----	ਕਉਨੁ ਮੂਆ ਰੇ ਕਉਨੁ ਮੂਆ ॥
ب٘رہم گِیانی مِلِ کرہُ بیِچارا اِہُ تءُ چلتُ بھِئِیا ۔۔1۔۔ رہاءُ ۔۔	----	ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
اگلی کِچھُ کھبرِ[1] ن پائی ۔۔ | [1]خبرِ۔	----	ਅਗਲੀ ਕਿਛੁ ਖਬਰਿ ਨ ਪਾਈ ॥
روونہارُ بھِ اُوٹھِ سِدھائی ۔۔	----	ਰੋਵਨਹਾਰੁ ਭਿ ਊਠਿ ਸਿਧਾਈ ॥
بھرم موہ کے بانْدھے بنّدھ ۔۔	----	ਭਰਮ ਮੋਹ ਕੇ ਬਾਂਧੇ ਬੰਧ ॥
سُپنُ بھِئِیا بھکھلائے انّدھ ۔۔2۔۔	----	ਸੁਪਨੁ ਭਇਆ ਭਖਲਾਏ ਅੰਧ ॥੨॥
اِہُ تءُ رچنُ رچِیا کرتارِ ۔۔	----	ਇਹੁ ਤਉ ਰਚਨੁ ਰਚਿਆ ਕਰਤਾਰਿ ॥
آوت جاوت ہکمِ[1] اپارِ ۔۔ | [1]حکمِ۔	----	ਆਵਤ ਜਾਵਤ ਹੁਕਮਿ ਅਪਾਰਿ ॥

نہ کو مُویا ن مرنّے جوگُ --	----	ਨਹ ਕੋ ਮੂਆ ਨ ਮਰਣੈ ਜੋਗੁ ॥
نہ نسےَ اِبناسی ہوگُ --3--	----	ਨਹ ਬਿਨਸੈ ਅਬਿਨਾਸੀ ਹੋਗੁ ॥੩॥
جو اِہُ جانٔہُ سو اِہُ ناہِ --	----	ਜੋ ਇਹੁ ਜਾਣਹੁ ਸੋ ਇਹੁ ਨਾਹਿ ॥
جانٔہارے کءُ بلِ جاءُ --	----	ਜਾਨਣਹਾਰੇ ਕਉ ਬਲਿ ਜਾਉ ॥
کہُ نانک گُرِ بھرمُ چُکائِیا --	----	ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
نا کوئی مرےَ ن آوےَ جائِیا --10--4--	----	ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
جپ گوبِنّدُ گوپال لالُ --	----	ਜਪਿ ਗੋਬਿੰਦੁ ਗੋਪਾਲ ਲਾਲੁ ॥
رام نام سِمرِ تُو جِیوہِ پھِرِ ن کھائی مہا کالُ --1-- رہاءُ --	----	ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥
کوٹِ جنم بھرّمِ بھرّمِ بھرمِ آئِئو --	----	ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥
بڈےَ بھاگِ سادھسنّگُ پائِئو --1--	----	ਬਡੈ ਭਾਗਿ ਸਾਧਸੰਗੁ ਪਾਇਓ ॥੧॥
بِنُ گُر پُورے ناہی اُدھارُ --	Page# [886]	ਬਿਨੁ ਗੁਰ ਪੂਰੇ ਨਾਹੀ ਉਧਾਰੁ ॥
بابا نانکُ آکھےَ ایہُ بیچارُ --2--11--	----	ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥
راگُ رامکلی مہلا[1] 5 گھرُ 2 | [1]محلا-	----	ਰਾਗੁ ਰਾਮਕਲੀ ਮਹਲਾ ੫ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
چارِ پُکارہِ نا تُو مانہِ --	----	ਚਾਰਿ ਪੁਕਾਰਹਿ ਨਾ ਤੂ ਮਾਨਹਿ ॥
کھٹُ بھی ایکا بات وکھانہِ --	----	ਖਟੁ ਭੀ ਏਕਾ ਬਾਤ ਵਖਾਨਹਿ ॥

دس اسٹی مِل ایکو کہِیا -- ---- ਦਸ ਅਸਟੀ ਮਿਲਿ ਏਕੋ ਕਹਿਆ ॥

تا بھی جوگی بھیدُ ن لہِیا --1-- ---- ਤਾ ਭੀ ਜੋਗੀ ਭੇਦੁ ਨ ਲਹਿਆ ॥੧॥

کِنگُری انُوپ واجےَ -- ---- ਕਿੰਗੁਰੀ ਅਨੂਪ ਵਾਜੈ ॥

جوگِیا متوارو رے --1-- رہاءُ -- ---- ਜੋਗੀਆ ਮਤਵਾਰੋ ਰੇ ॥੧॥ ਰਹਾਉ ॥

پّرتھمے وسِیا ست کا کھیڑا -- ---- ਪ੍ਰਥਮੇ ਵਸਿਆ ਸਤ ਕਾ ਖੇੜਾ ॥

تّرِتیۓ مہِ کچھُ بھئِیا دُتیڑا -- ---- ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥

دُتِیا اردھو اردھِ سمائِیا -- ---- ਦੁਤੀਆ ਅਰਧੋ ਅਰਧਿ ਸਮਾਇਆ ॥

ایکُ رہِیا تا ایکُ دِکھائِیا --2-- ---- ਏਕੁ ਰਹਿਆ ਤਾ ਏਕੁ ਦਿਖਾਇਆ ॥੨॥

ایکےَ سُوتِ پروۓ منّیۓ -- ---- ਏਕੈ ਸੂਤਿ ਪਰੋਏ ਮਣੀਏ ॥

گاٹھی بھِنِ بھِنِ بھِنِ بھِنِ تنّیۓ -- ---- ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥

پھِرتی مالا بہُ بِدھِ بھاءِ -- ---- ਫਿਰਤੀ ਮਾਲਾ ਬਹੁ ਬਿਧਿ ਭਾਇ ॥

کھِنّچِیا سُوتُ ت آئی تھاءِ --3-- ---- ਖਿੰਚਿਆ ਸੂਤੁ ਤ ਆਈ ਥਾਇ ॥੩॥

چہُ مہِ ایکےَ مٹُ ہےَ کِیا -- ---- ਚਹੁ ਮਹਿ ਏਕੈ ਮਟੁ ਹੈ ਕੀਆ ॥

تہ بِکھڑے تھان انِک کھِڑکِیا -- ---- ਤਹ ਬਿਖੜੇ ਥਾਨ ਅਨਿਕ ਖਿੜਕੀਆ ॥

کھوجت کھوجت دُیارے آئِیا -- ---- ਖੋਜਤ ਖੋਜਤ ਦੁਆਰੇ ਆਇਆ ॥

تا نانک جوگی مہلُ[1] گھرُ پائِیا --4-- | ---- ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥

[1] محلُ-

اِءُ کِنگُری آنُوپ واجےَ -- ---- ਇਉ ਕਿੰਗੁਰੀ ਆਨੂਪ ਵਾਜੈ ॥

سُنڑِ جوگی کےَ منِ مِیٹھی لاگےَ --1-- رہاءُ دُوجا	----	ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
--12--1--		
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
تاگا کرِ کےَ لائی تھِگلی --	----	ਤਾਗਾ ਕਰਿ ਕੈ ਲਾਈ ਥਿਗਲੀ ॥
لءُ ناڑی سُویا ہےَ استی --	----	ਲਉ ਨਾੜੀ ਸੂਆ ਹੈ ਅਸਤੀ ॥
انّبھےَ کا کرِ ڈنّڈا دھرِیا --	----	ਅੰਭੈ ਕਾ ਕਰਿ ਡੰਡਾ ਧਰਿਆ ॥
کِیا تُو جوگی گربہِ پرِیا --1--	----	ਕਿਆ ਤੂ ਜੋਗੀ ਗਰਬਹਿ ਪਰਿਆ ॥੧॥
جپِ ناتھُ دِنُ رَینائی --	----	ਜਪਿ ਨਾਥੁ ਦਿਨੁ ਰੈਨਾਈ ॥
تیری کھِنّتھا دو دِہائی --1-- رہاءُ --	----	ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥
گہری بِبھُوت لاءِ بَیٹھا تاڑی --	----	ਗਹਰੀ ਬਿਭੂਤ ਲਾਇ ਬੈਠਾ ਤਾੜੀ ॥
میری تیری مُنّدّرا دھاری --	----	ਮੇਰੀ ਤੇਰੀ ਮੁੰਦ੍ਰਾ ਧਾਰੀ ॥
ماگہِ ٹُوکا ترِّپتِ ن پاوےَ --	----	ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥
ناتھُ چھوڈِ جاچہِ لاج ن آوےَ --2--	----	ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥
چل چِت جوگی آسنڑُ تیرا --	----	ਚਲ ਚਿਤ ਜੋਗੀ ਆਸਣੁ ਤੇਰਾ ॥
سِنّگّی واجےَ نِت اُداسیرا --	----	ਸਿੰਙੀ ਵਾਜੈ ਨਿਤ ਉਦਾਸੇਰਾ ॥
گُر گورکھ کی تےَ بُوجھ ن پائی --	----	ਗੁਰ ਗੋਰਖ ਕੀ ਤੈ ਬੂਝ ਨ ਪਾਈ ॥
پھِرِ پھِرِ جوگی آوےَ جائی --3--	----	ਫਿਰਿ ਫਿਰਿ ਜੋਗੀ ਆਵੈ ਜਾਈ ॥੩॥
جِس نو ہویا ناتھُ کرِپالا --	----	ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥

رہراسِ ہماری گُر گوپالا ۔۔	----	ਰਹਰਾਸਿ ਹਮਾਰੀ ਗੁਰ ਗੋਪਾਲਾ ॥
نامےَ کِھنّتھا نامےَ بسترُ ۔۔	----	ਨਾਮੈ ਖਿੰਥਾ ਨਾਮੈ ਬਸਤਰੁ ॥
جن نانک جوگی ہویا استھِرُ ۔۔4۔۔	----	ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥
اِءُ چپِیا ناتھُ دِنُ رَینائی ۔۔	----	ਇਉ ਜਪਿਆ ਨਾਥੁ ਦਿਨੁ ਰੈਨਾਈ ॥
ہُنِ پائِیا گُرُ گوسائی ۔۔1۔۔ رہاءُ دُوجا ۔۔2۔۔13۔۔	----	ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥
کرن کراون سوئی ۔۔	----	ਕਰਨ ਕਰਾਵਨ ਸੋਈ ॥
آن ن دِسےَ کوئی ۔۔	----	ਆਨ ਨ ਦੀਸੈ ਕੋਈ ॥
ٹھاکُرُ میرا سُگھڑُ سُجانا ۔۔	----	ਠਾਕੁਰੁ ਮੇਰਾ ਸੁਘੜੁ ਸੁਜਾਨਾ ॥
گُرمُکھِ مِلیا رنّگُ مانا ۔۔1۔۔	----	ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
اَیسو رے ہرِ رسُ مِیٹھا ۔۔	----	ਐਸੋ ਰੇ ਹਰਿ ਰਸੁ ਮੀਠਾ ॥
گُرمُکھِ کنےَ وِرلےَ ڈِیٹھا ۔۔1۔۔ رہاءُ ۔۔	----	ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
نِرمل جوتِ انّمرِتُ ہرِ نام ۔۔	----	ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
پِیوت امر بھئے نِہکام ۔۔	----	ਪੀਵਤ ਅਮਰ ਭਏ ਨਿਹਕਾਮ ॥
تنُ منُ سِیتلُ اگن نِواری ۔۔	Page# [887]	ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥
اند رُوپ پرّگٹے سنّساری ۔۔2۔۔	----	ਅਨਦ ਰੂਪ ਪ੍ਰਗਟੇ ਸੰਸਾਰੀ ॥੨॥
کِیا دیوءُ جا سبھُ کِچھُ تیرا ۔۔	----	ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥
سد بلِہارِ جاءُ لکھ بیرا ۔۔	----	ਸਦ ਬਲਿਹਾਰਿ ਜਾਉ ਲਖ ਬੇਰਾ ॥

تنُ منُ جی ءُ پِنّڈُ دے ساجِیا --	----	ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥
گر کِرپا تے نِیچُ نِواجِیا --3--	----	ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥
کھولِ کِوارا مہلِ[1] بُلائِیا -- | [1]محلِ-	----	ਖੋਲਿ ਕਿਵਾਰਾ ਮਹਲਿ ਬੁਲਾਇਆ ॥
جَیسا سا تَیسا دِکھلائِیا --	----	ਜੈਸਾ ਸਾ ਤੈਸਾ ਦਿਖਲਾਇਆ ॥
کہُ نانک سبھُ پڑدا تُوٹا --	----	ਕਹੁ ਨਾਨਕ ਸਭੁ ਪੜਦਾ ਤੂਟਾ ॥
ہءُ تیرا تُو مےَ منِ وُوٹھا --14--3--4--	----	ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
سیوکُ لائِئو اپنی سیو --	----	ਸੇਵਕੁ ਲਾਇਓ ਅਪੁਨੀ ਸੇਵ ॥
انّمرِتُ نامُ دِیئو مُکھِ دیو --	----	ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥
سگلی چِنّتا آپِ نِواری --	----	ਸਗਲੀ ਚਿੰਤਾ ਆਪਿ ਨਿਵਾਰੀ ॥
تِسُ گُر کءُ ہءُ سد بلِہاری --1--	----	ਤਿਸੁ ਗੁਰ ਕਉ ਹਉ ਸਦ ਬਲਿਹਾਰੀ ॥੧॥
کاج ہمارے پُورے ستگُر --	----	ਕਾਜ ਹਮਾਰੇ ਪੂਰੇ ਸਤਗੁਰ ॥
باجے انہد تُورے ستگُر --1-- رہاءُ --	----	ਬਾਜੇ ਅਨਹਦ ਤੂਰੇ ਸਤਗੁਰ ॥੧॥ ਰਹਾਉ ॥
مہِما جا کی گہِر گنّبھیِر --	----	ਮਹਿਮਾ ਜਾ ਕੀ ਗਹਿਰ ਗੰਭੀਰ ॥
ہوءِ نِہالُ دےءِ جِسُ دھیِر --	----	ਹੋਇ ਨਿਹਾਲੁ ਦੇਇ ਜਿਸੁ ਧੀਰ ॥
جا کے بنّدھن کاٹے راءِ --	----	ਜਾ ਕੇ ਬੰਧਨ ਕਾਟੇ ਰਾਇ ॥
سو نرُ بہُرِ ن جونی پاءِ --2--	----	ਸੋ ਨਰੁ ਬਹੁਰਿ ਨ ਜੋਨੀ ਪਾਇ ॥੨॥
جا کےَ انترِ پ٘رگٹِئو آپ --	----	ਜਾ ਕੈ ਅੰਤਰਿ ਪ੍ਰਗਟਿਓ ਆਪ ॥

تا کءُ ناہی دُوکھ سنّتاپ --	----	ਤਾ ਕਉ ਨਾਹੀ ਦੂਖ ਸੰਤਾਪ ॥
لالُ رتنُ تِسُ پالے پرِیا --	----	ਲਾਲੁ ਰਤਨੁ ਤਿਸੁ ਪਾਲੈ ਪਰਿਆ ॥
سگل کُٹنّب اوہُ جنُ لےَ ترِیا --3--	----	ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥੩॥
نا کِچھُ بھرمُ ن دُبِدھا دُوجا --	----	ਨਾ ਕਿਛੁ ਭਰਮੁ ਨ ਦੁਬਿਧਾ ਦੂਜਾ ॥
ایکو ایکُ نِرنّجن پُوجا --	----	ਏਕੋ ਏਕੁ ਨਿਰੰਜਨ ਪੂਜਾ ॥
جت کت دیکھءُ آپِ دئِیال --	----	ਜਤ ਕਤ ਦੇਖਉ ਆਪਿ ਦਇਆਲ ॥
کہُ نانک پّربھ ملے رسال --15--4--4--	----	ਕਹੁ ਨਾਨਕ ਪ੍ਰਭ ਮਿਲੇ ਰਸਾਲ ॥੪॥੪॥੧੫॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
تن تے چھُٹکی اپنی دھاری --	----	ਤਨ ਤੇ ਛੁਟਕੀ ਅਪਨੀ ਧਾਰੀ ॥
پّربھ کی آگیا لگی پِیاری --	----	ਪ੍ਰਭ ਕੀ ਆਗਿਆ ਲਗੀ ਪਿਆਰੀ ॥
جو کِچھُ کرےَ سُ منِ میرےَ میٹھا --	----	ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥
تا اِہُ اچرجُ نَینہُ ڈِیٹھا --1--	----	ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥
اب موہِ جانی رے میری گئی بلاءِ --	----	ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥
بُجھِ گئی ترِّسن نِواری ممتا گُرِ پُورےَ لیِئو سمجھاءِ --1-- رہاءُ --	----	ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥
کرِ کِرپا راکھِئو گُرِ سرنا --	----	ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥
گُرِ پکراۓ ہرِ کے چرنا --	----	ਗੁਰਿ ਪਕਰਾਏ ਹਰਿ ਕੇ ਚਰਨਾ ॥
بِیس بِسُۓ جا من ٹھہراۓ --	----	ਬੀਸ ਬਿਸੁਏ ਜਾ ਮਨ ਠਹਰਾਨੇ ॥

گُر پاربّرہم اکیَ ہی جانے --2--	----	ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥
جو جو کینو ہم تِس کے داس --	----	ਜੋ ਜੋ ਕੀਨੋ ਹਮ ਤਿਸ ਕੇ ਦਾਸ ॥
پّربھ میرے کو سگل نِواس --	----	ਪ੍ਰਭ ਮੇਰੇ ਕੋ ਸਗਲ ਨਿਵਾਸ ॥
نا کو دُوٗتُ نہی بَیرائی --	----	ਨਾ ਕੋ ਦੂਤੁ ਨਹੀ ਬੈਰਾਈ ॥
گلِ مِلِ چالے اکیَ بھائی --3--	----	ਗਲਿ ਮਿਲਿ ਚਾਲੇ ਏਕੈ ਭਾਈ ॥੩॥
جا کءُ گُرِ ہرِ دِیۓ سُوکھا --	----	ਜਾ ਕਉ ਗੁਰਿ ਹਰਿ ਦੀਏ ਸੂਖਾ ॥
تا کءُ بہُرِ ن لاگہِ دُوکھا --	----	ਤਾ ਕਉ ਬਹੁਰਿ ਨ ਲਾਗਹਿ ਦੂਖਾ ॥
آپے آپِ سرب پّرتِپال --	----	ਆਪੇ ਆਪਿ ਸਰਬ ਪ੍ਰਤਿਪਾਲ ॥
نانک راتءُ رنّگِ گوپال --16--5--4--	----	ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥
رامکلی مہلا[1] 5 -- | [1]محلا	----	ਰਾਮਕਲੀ ਮਹਲਾ ੫ ॥
مُکھ تے پڑتا ٹِیکا سہِت --	----	ਮੁਖ ਤੇ ਪੜਤਾ ਟੀਕਾ ਸਹਿਤ ॥
ہِردےَ رامُ نہی پُورن رہت --	----	ਹਿਰਦੈ ਰਾਮੁ ਨਹੀ ਪੂਰਨ ਰਹਤ ॥
اُپدیسُ کرے کرِ لوک دّرڑاوےَ --	----	ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥
اپنا کہِیا آپِ ن کماوےَ --1--	----	ਅਪਨਾ ਕਹਿਆ ਆਪਿ ਨ ਕਮਾਵੈ ॥੧॥
پنّڈِت بیدُ بیِچارِ پنّڈِت --	----	ਪੰਡਿਤ ਬੇਦੁ ਬੀਚਾਰਿ ਪੰਡਿਤ ॥
من کا کّرودھُ نِوارِ پنّڈِت --1-- رہاءُ --	----	ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥
آگےَ راکھِئو سال گِرامُ --	----	ਆਗੈ ਰਾਖਿਓ ਸਾਲ ਗਿਰਾਮੁ ॥

مَنُ کینو دہ دِس بِسّرامُ --	----	ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥
تِلکُ چراوے پائی پاءِ --	Page# [888]	ਤਿਲਕੁ ਚਰਾਵੈ ਪਾਈ ਪਾਇ ॥
لوکُ پچارا انّدھُ کماءِ --2--	----	ਲੋਕ ਪਚਾਰਾ ਅੰਧੁ ਕਮਾਇ ॥੨॥
کھٹُ کرما ارُ آسنُ دھوتی --	----	ਖਟੁ ਕਰਮਾ ਅਰੁ ਆਸਣੁ ਧੋਤੀ ॥
بھاگٹھِ گرِہِ پڑے نِت پوتھی --	----	ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥
مالا پھیرے منّگے بِبھُوت --	----	ਮਾਲਾ ਫੇਰੈ ਮੰਗੈ ਬਿਭੂਤ ॥
اِہ بِدھِ کوءِ ن ترِئو مِیت --3--	----	ਇਹ ਬਿਧਿ ਕੋਇ ਨ ਤਰਿਓ ਮੀਤ ॥੩॥
سو پنّڈِتُ گُر سبدُ کماءِ --	----	ਸੋ ਪੰਡਿਤੁ ਗੁਰ ਸਬਦੁ ਕਮਾਇ ॥
ترّے گُنٛ کی اوسُ اُتری ماءِ --	----	ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥
چتُر بید پُورن ہرِ ناءِ --	----	ਚਤੁਰ ਬੇਦ ਪੂਰਨ ਹਰਿ ਨਾਇ ॥
نانک تِس کی سرنٛی پاءِ --4--6--17--	----	ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
کوٹِ بِگھن نہی آوہِ نیرِ --	----	ਕੋਟਿ ਬਿਘਨ ਨਹੀ ਆਵਹਿ ਨੇਰਿ ॥
انِک مائِیا ہے تا کی چیرِ --	----	ਅਨਿਕ ਮਾਇਆ ਹੈ ਤਾ ਕੀ ਚੇਰਿ ॥
انِک پاپ تا کے پانِیہار --	----	ਅਨਿਕ ਪਾਪ ਤਾ ਕੇ ਪਾਨੀਹਾਰ ॥
جا کءُ مِئیا بھئی کرتار --1--	----	ਜਾ ਕਉ ਮਇਆ ਭਈ ਕਰਤਾਰ ॥੧॥
جِسہِ سہائی ہوءِ بھگوان --	----	ਜਿਸਹਿ ਸਹਾਈ ਹੋਇ ਭਗਵਾਨ ॥
انِک جتن اُیا کے سرنّجام --1-- رہاءُ --	----	ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥

کرتا راکھے کیتا کئُن --	----	ਕਰਤਾ ਰਾਖੈ ਕੀਤਾ ਕਉਨੁ ॥
کیری جیتو سگلا بھون --	----	ਕੀਰੀ ਜੀਤੋ ਸਗਲਾ ਭਵਨੁ ॥
بیئنّت مہما تا کی کیتک برن --	----	ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥
بلِ بلِ جائیۓ تا کے چرن --2--	----	ਬਲਿ ਬਲਿ ਜਾਈਐ ਤਾ ਕੇ ਚਰਨ ॥੨॥
تِن ہی کیِیا جپُ تپُ دھِیانُ --	----	ਤਿਨ ਹੀ ਕੀਆ ਜਪੁ ਤਪੁ ਧਿਆਨੁ ॥
انِک پرّکار کیِیا تِنِ دانُ --	----	ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥
بھگتُ سوئی کلِ مہِ پروانُ --	----	ਭਗਤੁ ਸੋਈ ਕਲਿ ਮਹਿ ਪਰਵਾਨੁ ॥
جا کءُ ٹھاکُرِ دِییا مانُ --3--	----	ਜਾ ਕਉ ਠਾਕੁਰਿ ਦੀਆ ਮਾਨੁ ॥੩॥
سادھسنّگِ مِلِ بھۓ پرّگاس --	----	ਸਾਧਸੰਗਿ ਮਿਲਿ ਭਏ ਪ੍ਰਗਾਸ ॥
سہج سُوکھ آس نِواس --	----	ਸਹਜ ਸੂਖ ਆਸ ਨਿਵਾਸ ॥
پُورےَ ستِگُرِ دِییا بِساس --	----	ਪੂਰੈ ਸਤਿਗੁਰਿ ਦੀਆ ਬਿਸਾਸ ॥
نانک ہوۓ داسنِ داس --18--7--4--	----	ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
دوسُ ن دیِجےَ کاہُو لوگ --	----	ਦੋਸੁ ਨ ਦੀਜੈ ਕਾਹੂ ਲੋਗ ॥
جو کماونُ سوئی بھوگ --	----	ਜੋ ਕਮਾਵਨੁ ਸੋਈ ਭੋਗ ॥
آپن کرم آپے ہی بنّدھ --	----	ਆਪਨ ਕਰਮ ਆਪੇ ਹੀ ਬੰਧ ॥
آونُ جاونُ مائِیا دھنّدھ --1--	----	ਆਵਨੁ ਜਾਵਨੁ ਮਾਇਆ ਧੰਧ ॥੧॥
اَیسی جانی سنّت جنی --	----	ਐਸੀ ਜਾਨੀ ਸੰਤ ਜਨੀ ॥

پرگاسُ بھِئِیا پُورے گُر بچنی ۔۔1۔۔ رہاءُ ۔۔	----	ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥
تنُ دھنُ کلتُ مِتھِیا بِستھار ۔۔	----	ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥
ہَیور گَیور چالنہار ۔۔	----	ਹੈਵਰ ਗੈਵਰ ਚਾਲਨਹਾਰ ॥
راج رنّگ رُوپ سبھِ کُور ۔۔	----	ਰਾਜ ਰੰਗ ਰੂਪ ਸਭਿ ਕੂਰ ॥
نام بِنا ہوءِ جاسی دھُور ۔۔2۔۔	----	ਨਾਮ ਬਿਨਾ ਹੋਇ ਜਾਸੀ ਧੂਰ ॥੨॥
بھرمِ بھُولے بادِ اہنّکاری ۔۔	----	ਭਰਮਿ ਭੂਲੇ ਬਾਦਿ ਅਹੰਕਾਰੀ ॥
سنّگِ ناہی رے سگل پساری ۔۔	----	ਸੰਗਿ ਨਾਹੀ ਰੇ ਸਗਲ ਪਸਾਰੀ ॥
سوگ ہرکھ مہِ دیہ بِردھانی ۔۔	----	ਸੋਗ ਹਰਖ ਮਹਿ ਦੇਹ ਬਿਰਧਾਨੀ ॥
ساکت اِو ہی کرت بِہانی ۔۔3۔۔	----	ਸਾਕਤ ਇਵ ਹੀ ਕਰਤ ਬਿਹਾਨੀ ॥੩॥
ہرِ کا نامُ انّمرِتُ کلِ ماہِ ۔۔	----	ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥
ایہُ نِدھانا سادھُو پاہِ ۔۔	----	ਏਹੁ ਨਿਧਾਨਾ ਸਾਧੂ ਪਾਹਿ ॥
نانک گُرُ گوِدُ جِسُ تُوٹھا ۔۔	----	ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥
گھٹِ گھٹِ رمئِیا تِن ہی ڈِیٹھا ۔۔19۔۔8۔۔4۔۔	----	ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥
پنّچ سبد تہ پُورن ناد ۔۔	----	ਪੰਚ ਸਬਦ ਤਹ ਪੂਰਨ ਨਾਦ ॥
انہد باجے اچرج بِسماد ۔۔	----	ਅਨਹਦ ਬਾਜੇ ਅਚਰਜ ਬਿਸਮਾਦ ॥
کیل کرہِ سنّت ہرِ لوگ ۔۔	----	ਕੇਲ ਕਰਹਿ ਸੰਤ ਹਰਿ ਲੋਗ ॥

پاربرہم پُورن نِرجوگ ــ1ــ	----	ਪਾਰਬ੍ਰਹਮ ਪੂਰਨ ਨਿਰਜੋਗ ॥੧॥
سُوکھ سہج آننّد بھون ــ	----	ਸੂਖ ਸਹਜ ਆਨੰਦ ਭਵਨ ॥
سادھسنّگِ بَیسِ گُن گاوہِ تہ روگ سوگ نہی جنم مرن ــ1ــ رہاءُ ــ	----	ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
اُوہا سِمرہِ کیول نامُ ــ	----	ਉਹਾ ਸਿਮਰਹਿ ਕੇਵਲ ਨਾਮੁ ॥
بِرلے پاوہِ اوہُ بِسّرامُ ــ	----	ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥
بھوجنُ بھاءُ کیِرتن آدھارُ ــ	----	ਭੋਜਨੁ ਭਾਉ ਕੀਰਤਨ ਆਧਾਰੁ ॥
نِہچل آسنُ بیسُمارُ[1] ــ2ــ | [1]بیشُمارُ ـ	----	ਨਿਹਚਲ ਆਸਨੁ ਬੇਸੁਮਾਰੁ ॥੨॥
ڈِگِ ن ڈولےَ کتہُو ن دھاوے ــ	Page# [889]	ਡਿਗਿ ਨ ਡੋਲੈ ਕਤਹੂ ਨ ਧਾਵੈ ॥
گُر پرسادِ کو اِہُ مہلُ[1] پاوے ــ | [1]محلُ ـ	----	ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥
بھرم بھےَ موہ ن مائِیا جال ــ	----	ਭ੍ਰਮ ਭੈ ਮੋਹ ਨ ਮਾਇਆ ਜਾਲ ॥
سُنّن سمادھِ پربھو کِرپال ــ3ــ	----	ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥
تا کا انّتُ ن پاراوارُ ــ	----	ਤਾ ਕਾ ਅੰਤੁ ਨ ਪਾਰਾਵਾਰੁ ॥
آپے گُپتُ آپے پاسارُ ــ	----	ਆਪੇ ਗੁਪਤੁ ਆਪੇ ਪਾਸਾਰੁ ॥
جا کےَ انّترِ ہرِ ہرِ سُیادُ ــ	----	ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥
کہنُ ن جائی نانک بِسمادُ ــ20ــ9ــ4ــ	----	ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥
رامکلی مہلا[1] 5 ــ | [1]محلا ـ	----	ਰਾਮਕਲੀ ਮਹਲਾ ੫ ॥

بھیٹت سنّگِ پاربّرہمُ چِتِ آئِیا ـ ـ	----	ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥
سنّگتِ کرت سنّتوکھُ مںِ پائِیا ـ ـ	----	ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥
سنّتہ چرن ماتھا میرو پئُت ـ ـ	----	ਸੰਤਹ ਚਰਨ ਮਾਥਾ ਮੇਰੋ ਪਉਤ ॥
انِکؑ بار سنّتہ ڈنّڈئُت ـ ـ1ـ ـ	----	ਅਨਿਕ ਬਾਰ ਸੰਤਹ ਡੰਡਉਤ ॥੧॥
اِہُ منُ سنّتن کےَ بلِہاری ـ ـ	----	ਇਹੁ ਮਨੁ ਸੰਤਨ ਕੈ ਬਲਿਹਾਰੀ ॥
جا کی اوٹ گہی سُکھُ پائِیا راکھے کِرپا دھاری ـ ـ1ـ ـ رہاءُ ـ ـ	----	ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥
سنّتہ چرݨ دھوءِ دھوءِپیِوا ـ ـ	----	ਸੰਤਹ ਚਰਣ ਧੋਇ ਧੋਇ ਪੀਵਾ ॥
سنّتہ درسُ پیکھِ پیکھِ جِیوا ـ ـ	----	ਸੰਤਹ ਦਰਸੁ ਪੇਖਿ ਪੇਖਿ ਜੀਵਾ ॥
سنّتہ کی میرےَ منِ آس ـ ـ	----	ਸੰਤਹ ਕੀ ਮੇਰੈ ਮਨਿ ਆਸ ॥
سنّت ہماری نِرمل راسِ ـ ـ2ـ ـ	----	ਸੰਤ ਹਮਾਰੀ ਨਿਰਮਲ ਰਾਸਿ ॥੨॥
سنّت ہمارا راکھِیا پڑدا ـ ـ	----	ਸੰਤ ਹਮਾਰਾ ਰਾਖਿਆ ਪੜਦਾ ॥
سنّت پّرسادِ موہِ کبہُو ن کڑدا ـ ـ	----	ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥
سنّتہ سنّگُ دِییا کِرپال ـ ـ	----	ਸੰਤਹ ਸੰਗੁ ਦੀਆ ਕਿਰਪਾਲ ॥
سنّت سہائی بھۓ دئِیال ـ ـ3ـ ـ	----	ਸੰਤ ਸਹਾਈ ਭਏ ਦਇਆਲ ॥੩॥
سُرتِ متِ بُدھِ پرگاسُ ـ ـ	----	ਸੁਰਤਿ ਮਤਿ ਬੁਧਿ ਪਰਗਾਸੁ ॥
گہِر گنّبھِیر اپار گُݨتاسُ ـ ـ	----	ਗਹਿਰ ਗੰਭੀਰ ਅਪਾਰ ਗੁਣਤਾਸੁ ॥
جیء جنّت سگلے پّرتِپال ـ ـ	----	ਜੀਅ ਜੰਤ ਸਗਲੇ ਪ੍ਰਤਿਪਾਲ ॥

نانک سنّتہ دیکھِ نِہال --21--10--4--	----	ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
تیرے کاجِ ن گِرِہُ راجُ مالُ --	----	ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥
تیرے کاجِ ن بکھے جنّجالُ[1] -- | [1]زنجالُ-	----	ਤੇਰੈ ਕਾਜਿ ਨ ਬਿਖੈ ਜੰਜਾਲੁ ॥
اِسٹ مِیت جانڑُ سبھ چھلے --	----	ਇਸਟ ਮੀਤ ਜਾਣੁ ਸਭ ਛਲੈ ॥
ہرِ ہرِ نامُ سنّگِ تیرے چلے --1--	----	ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥
رام نام گُنڑ گاءِ لے مِیتا ہرِ سمرت تیری لاج رہے --	----	ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥
ہرِ سمرت جمُ کچھُ ن کہے --1-- رہاءُ --	----	ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥
بِنُ ہرِ سگل نِرارتھ کام --	----	ਬਿਨੁ ਹਰਿ ਸਗਲ ਨਿਰਾਰਥ ਕਾਮ ॥
سُئِنا رُپا ماٹی دام --	----	ਸੁਇਨਾ ਰੁਪਾ ਮਾਟੀ ਦਾਮ ॥
گُر کا سبدُ جاپ من سُکھا --	----	ਗੁਰ ਕਾ ਸਬਦੁ ਜਾਪਿ ਮਨ ਸੁਖਾ ॥
اِیہا اُوہا تیرو اُوجل مُکھا --2--	----	ਈਹਾ ਊਹਾ ਤੇਰੋ ਊਜਲ ਮੁਖਾ ॥੨॥
کرِ کرِ تھاکے وڈّے وڈیرے --	----	ਕਰਿ ਕਰਿ ਥਾਕੇ ਵਡੇ ਵਡੇਰੇ ॥
کِن ہی ن کیئے کاج مائِیا پُورے --	----	ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥
ہرِ ہرِ نامُ جپے جنُ کوءِ --	----	ਹਰਿ ਹਰਿ ਨਾਮੁ ਜਪੈ ਜਨੁ ਕੋਇ ॥
تا کی آسا پُورن ہوءِ --3--	----	ਤਾ ਕੀ ਆਸਾ ਪੂਰਨ ਹੋਇ ॥੩॥
ہرِ بھگتن کو نامُ ادھارُ --	----	ਹਰਿ ਭਗਤਨ ਕੋ ਨਾਮੁ ਅਧਾਰੁ ॥

سنّتی جِیتا جنمُ اپارُ ـــ	----	ਸੰਤੀ ਜੀਤਾ ਜਨਮੁ ਅਪਾਰੁ ॥
ہرِ سنّتُ کرے سوئی پروانڑُ ـــ	----	ਹਰਿ ਸੰਤੁ ਕਰੇ ਸੋਈ ਪਰਵਾਣੁ ॥
نانکُ داسُ تا کےَ کُربانڑُ[1] ـــ4ـــ11ـــ22ـــ | قُربانڑُ[1]ـ	----	ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥
رامکلی مہلا[1] 5 ـــ | محلا[1]ـ	----	ਰਾਮਕਲੀ ਮਹਲਾ ੫ ॥
سِنّچہِ دربُ دیہِ دُکھُ لوگ ـــ	----	ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥
تیرےَ کاجِ ن اورا جوگ ـــ	----	ਤੇਰੈ ਕਾਜਿ ਨ ਅਵਰਾ ਜੋਗ ॥
کرِ اہنّکارُ ہوءِ ورتہِ انّدھ ـــ	----	ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥
جم کی جیوڑی تُو آگےَ بنّدھ ـــ1ـــ	----	ਜਮ ਕੀ ਜੇਵੜੀ ਤੂ ਆਗੈ ਬੰਧ ॥੧॥
چھاڈِ وِڈانڑی تاتِ مُوڑے ـــ	----	ਛਾਡਿ ਵਿਡਾਣੀ ਤਾਤਿ ਮੂੜੇ ॥
اِیہا بسنا راتِ مُوڑے ـــ	----	ਈਹਾ ਬਸਨਾ ਰਾਤਿ ਮੂੜੇ ॥
مائِیا کے ماتے تےَ اُٹھِ چلنا ـــ	----	ਮਾਇਆ ਕੇ ਮਾਤੇ ਤੈ ਉਠਿ ਚਲਨਾ ॥
راچِ رہِئو تُو سنّگِ سُپنا ـــ1ـــ رہاءُ ـــ	----	ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥
بال بِوستھا بارِکُ انّدھ ـــ	----	ਬਾਲ ਬਿਵਸਥਾ ਬਾਰਿਕੁ ਅੰਧ ॥
بھرِ جوبنِ لاگا دُرگنّدھ ـــ	----	ਭਰਿ ਜੋਬਨਿ ਲਾਗਾ ਦੁਰਗੰਧ ॥
ترِّتیء بِوستھا سنّچے ماءِ ـــ	----	ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥
بِردھِ بھئِیا چھوڈِ چلِئو پچھُتاءِ ـــ2ـــ	Page# [890]	ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥
چِرنّکال پائی دّرُلبھ دیہ ـــ	----	ਚਿਰੰਕਾਲ ਪਾਈ ਦ੍ਰੁਲਭ ਦੇਹ ॥
نام بِہُونڑی ہوئی کھیہ ـــ	----	ਨਾਮ ਬਿਹੂਣੀ ਹੋਈ ਖੇਹ ॥

پسُو پریت مُگدھ تے بُری --	----	ਪਸੂ ਪਰੇਤ ਮੁਗਧ ਤੇ ਬੁਰੀ ॥
تِسہِ ن بُوجھےَ جِنِ ایہ سِری --3--	----	ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥
سُݨِ کرتار گووِنّد گوپال --	----	ਸੁਣਿ ਕਰਤਾਰ ਗੋਵਿੰਦ ਗੋਪਾਲ ॥
دِین دئِیال سدا کِرپال --	----	ਦੀਨ ਦਇਆਲ ਸਦਾ ਕਿਰਪਾਲ ॥
تُمہِ چھڈاوہُ چھُٹکہِ بنّدھ --	----	ਤੁਮਹਿ ਛਡਾਵਹੁ ਛੁਟਕਹਿ ਬੰਧ ॥
بکھسِ[1] مِلاوہُ نانک جگ انّدھ --4--12--23-- | بخشِ[1]-	----	ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
کرِ سنّجوگُ بنائی کاچھِ --	----	ਕਰਿ ਸੰਜੋਗੁ ਬਨਾਈ ਕਾਛਿ ॥
تِسُ سنّگِ رہِئو اِیانا راچِ --	----	ਤਿਸੁ ਸੰਗਿ ਰਹਿਓ ਇਆਨਾ ਰਾਚਿ ॥
پّرتِپارےَ نِت سارِ سمارےَ --	----	ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥
انّت کی بار اُوٹھِ سِدھارےَ --1--	----	ਅੰਤ ਕੀ ਬਾਰ ਊਠਿ ਸਿਧਾਰੈ ॥੧॥
نام بِنا سبھُ جھُوٹھُ پرانی --	----	ਨਾਮ ਬਿਨਾ ਸਭੁ ਝੂਠੁ ਪਰਾਨੀ ॥
گووِد بھجن بِنُ اور سنّگِ راتے تے سبھِ مائِیا مُوٹھُ پرانی --1-- رہاءُ --	----	ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥
تِیرتھ ناءِ ن اُترسِ مَیلُ --	----	ਤੀਰਥ ਨਾਇ ਨ ਉਤਰਸਿ ਮੈਲੁ ॥
کرم دھرم سبھِ ہئُمےَ پھَیلُ --	----	ਕਰਮ ਧਰਮ ਸਭਿ ਹਉਮੈ ਫੈਲੁ ॥
لوک پچارےَ گتِ نہی ہوءِ --	----	ਲੋਕ ਪਚਾਰੈ ਗਤਿ ਨਹੀ ਹੋਇ ॥

نام بِہُوݨے چلسہِ روءِ --2--	----	ਨਾਮ ਬਿਹੂਣੇ ਚਲਸਹਿ ਰੋਇ ॥੨॥
بِنُ ہرِ نام ن ٹُوٹسِ پٹل --	----	ਬਿਨੁ ਹਰਿ ਨਾਮ ਨ ਟੂਟਸਿ ਪਟਲ ॥
سودھے ساسترّ سِمرِتِ سگل --	----	ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥
سو نامُ جپےَ جِسُ آپ جپاۓ --	----	ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥
سگل پھلا سے سُوکھِ سماۓ --3--	----	ਸਗਲ ਫਲਾ ਸੇ ਸੂਖਿ ਸਮਾਏ ॥੩॥
راکھنہارے راکھہُ آپ --	----	ਰਾਖਨਹਾਰੇ ਰਾਖਹੁ ਆਪਿ ॥
سگل سُکھا پّربھ تُمرےَ ہاتھِ --	----	ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥
جِتُ لاوہِ تِتُ لاگہ سُیامی --	----	ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥
نانک ساہِبُ[1] انترجامی --4--13--24-- | [1]صاحِبُ-	----	ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
جو کِچھُ کرے سوئی سُکھُ جانا --	----	ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥
منُ اسمجھُ سادھسنّگِ پتِیانا --	----	ਮਨੁ ਅਸਮਝੁ ਸਾਧਸੰਗਿ ਪਤੀਆਨਾ ॥
ڈولن تے چُوکا ٹھہرائیا --	----	ਡੋਲਨ ਤੇ ਚੂਕਾ ਠਹਰਾਇਆ ॥
ستِ ماہِ لے ستِ سمائیا --1--	----	ਸਤਿ ਮਾਹਿ ਲੇ ਸਤਿ ਸਮਾਇਆ ॥੧॥
دُوکھُ گئیا سبھُ روگُ گئیا --	----	ਦੂਖੁ ਗਇਆ ਸਭੁ ਰੋਗੁ ਗਇਆ ॥
پّربھ کی آگیا من مہِ مانی مہا پُرکھ کا سنّگُ بھئیا --1-- رہاءُ --	----	ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥
سگل پوِتّر سرب نِرملا --	----	ਸਗਲ ਪਵਿਤ੍ਰ ਸਰਬ ਨਿਰਮਲਾ ॥

جو ورتائے سوئی بھلا --	----	ਜੋ ਵਰਤਾਏ ਸੋਈ ਭਲਾ ॥
جہ راکھےَ سوئی مُکتِ تھانُ --	----	ਜਹ ਰਾਖੈ ਸੋਈ ਮੁਕਤਿ ਥਾਨੁ ॥
جو جپائے سوئی نامُ --2--	----	ਜੋ ਜਪਾਏ ਸੋਈ ਨਾਮੁ ॥੨॥
اٹھسٹھِ تیرتھ جہ سادھ پگ دھرہِ --	----	ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥
تہ بَیکُنٹھُ جہ نامُ اُچرہِ --	----	ਤਹ ਬੈਕੁੰਠੁ ਜਹ ਨਾਮੁ ਉਚਰਹਿ ॥
سرب انند جب درسنُ پائیئےَ --	----	ਸਰਬ ਅਨੰਦ ਜਬ ਦਰਸਨੁ ਪਾਈਐ ॥
رام گُنا نِت نِت ہرِ گائیئےَ --3--	----	ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥
آپے گھٹِ گھٹِ رہِیا بِیاپِ --	----	ਆਪੇ ਘਟਿ ਘਟਿ ਰਹਿਆ ਬਿਆਪਿ ॥
دئِیال پُرکھ پرگٹ پرتاپ --	----	ਦਇਆਲ ਪੁਰਖ ਪਰਗਟ ਪਰਤਾਪ ॥
کپٹ کھُلانے بھرّم ناٹھے دُورے --	----	ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥
نانک کءُ گُر بھیٹے پُورے --25--14--4--	----	ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
کوٹِ جاپ تاپ بِسرّام --	----	ਕੋਟਿ ਜਾਪ ਤਾਪ ਬਿਸ੍ਰਾਮ ॥
رِدھِ بُدھِ سِدھِ سُر گِیان --	----	ਰਿਧਿ ਬੁਧਿ ਸਿਧਿ ਸੁਰ ਗਿਆਨ ॥
انِک رُوپ رنگ بھوگ رسےَ --	----	ਅਨਿਕ ਰੂਪ ਰੰਗ ਭੋਗ ਰਸੈ ॥
گُرمُکھِ نامُ نِمکھ رِدے وسےَ --1--	----	ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥
ہرِ کے نام کی وڈِیائی --	----	ਹਰਿ ਕੇ ਨਾਮ ਕੀ ਵਡਿਆਈ ॥
کِیمتِ[1] کہنُ ن جائی --1-- رہاءُ -- |	----	ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥

[1]قیمتِ-

سُوربِیر دھِیرج مت پُورا --	----	ਸੂਰਬੀਰ ਧੀਰਜ ਮਤਿ ਪੂਰਾ ॥
سہج سمادھِ دھُنِ گہر گنّبھِیرا --	----	ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥
سدا مُکتُ تا کے پُورے کام --	Page# [891]	ਸਦਾ ਮੁਕਤੁ ਤਾ ਕੇ ਪੂਰੇ ਕਾਮ ॥
جا کےَ رِدےَ وسےَ ہرِ نام --2--	----	ਜਾ ਕੈ ਰਿਦੈ ਵਸੈ ਹਰਿ ਨਾਮ ॥੨॥
سگل سُوکھ آننّد اروگ --	----	ਸਗਲ ਸੂਖ ਆਨੰਦ ਅਰੋਗ ॥
سمدرسی پُورن نِرجوگ --	----	ਸਮਦਰਸੀ ਪੂਰਨ ਨਿਰਜੋਗ ॥
آءِ ن جاءِ ڈولےَ کت ناہی --	----	ਆਇ ਨ ਜਾਇ ਡੋਲੈ ਕਤ ਨਾਹੀ ॥
جا کےَ نامُ بسےَ من ماہی --3--	----	ਜਾ ਕੈ ਨਾਮੁ ਬਸੈ ਮਨ ਮਾਹੀ ॥੩॥
دِین دئِیال گوپال[1] گووِنّد -- | [1]گوپال-	----	ਦੀਨ ਦਇਆਲ ਗੋੁਪਾਲ ਗੋਵਿੰਦ ॥
گُرمُکھِ جپیِۓ اُترےَ چِنّد --	----	ਗੁਰਮੁਖਿ ਜਪੀਐ ਉਤਰੈ ਚਿੰਦ ॥
نانک کءُ گُرِ دِییا نامُ --	----	ਨਾਨਕ ਕਉ ਗੁਰਿ ਦੀਆ ਨਾਮੁ ॥
سنّتن کی ٹہل سنّت کا کامُ --26--15--4--	----	ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
بیِج منّترُ ہرِ کیِرتنُ گاءُ --	----	ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥
آگےَ مِلی نِتھاوے تھاءُ --	----	ਆਗੈ ਮਿਲੀ ਨਿਥਾਵੇ ਥਾਉ ॥
گُر پُورے کی چرݨی لاگُ --	----	ਗੁਰ ਪੂਰੇ ਕੀ ਚਰਣੀ ਲਾਗੁ ॥
جنم جنم کا سوئِیا جاگُ --1--	----	ਜਨਮ ਜਨਮ ਕਾ ਸੋਇਆ ਜਾਗੁ ॥੧॥
ہرِ ہرِ جاپُ جپلا --	----	ਹਰਿ ਹਰਿ ਜਾਪੁ ਜਪਲਾ ॥

گُر کِرپا تے ہِردے واسَے بھئُجَل پار پرلا --1-- رہاءُ --	----	ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥
نامُ نِدھانُ دھِیاءِ من اٹل --	----	ਨਾਮੁ ਨਿਧਾਨੁ ਧਿਆਇ ਮਨ ਅਟਲ ॥
تا چھُوٹہِ مائِیا کے پٹل --	----	ਤਾ ਛੂਟਹਿ ਮਾਇਆ ਕੇ ਪਟਲ ॥
گُر کا سبدُ انّمرِت رسُ پیءُ --	----	ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥
تا تیرا ہوءِ نِرمل جیءُ --2--	----	ਤਾ ਤੇਰਾ ਹੋਇ ਨਿਰਮਲ ਜੀਉ ॥੨॥
سودھت سودھت سودھِ بیِچارا --	----	ਸੋਧਤ ਸੋਧਤ ਸੋਧਿ ਬੀਚਾਰਾ ॥
بِنُ ہرِ بھگتِ نہی چھُٹکارا --	----	ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥
سو ہرِ بھجنُ سادھ کے سنّگِ --	----	ਸੋ ਹਰਿ ਭਜਨੁ ਸਾਧ ਕੈ ਸੰਗਿ ॥
منُ تنُ راپےَ ہرِ کےَ رنّگِ --3--	----	ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥
چھوڈِ سیانپ بہُ چترائی --	----	ਛੋਡਿ ਸਿਆਣਪ ਬਹੁ ਚਤੁਰਾਈ ॥
من بِنُ ہرِ ناوے جاءِ ن کائی --	----	ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥
دئِیا دھاری گوِود گوسائی[1] -- | [1]گوسائِی-	----	ਦਇਆ ਧਾਰੀ ਗੋਵਿਦ ਗੋੁਸਾਈ ॥
ہرِ ہرِ نانک ٹیک ٹِکائی --4--16--27--	----	ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
سنّت کے سنّگِ رام رنّگ کیل --	----	ਸੰਤ ਕੈ ਸੰਗਿ ਰਾਮ ਰੰਗ ਕੇਲ ॥
آگےَ جم سِءُ ہوءِ ن میل --	----	ਆਗੈ ਜਮ ਸਿਉ ਹੋਇ ਨ ਮੇਲ ॥
اہنّبُدھِ کا بھئِیا بِناس --	----	ਅਹੰਬੁਧਿ ਕਾ ਭਇਆ ਬਿਨਾਸ ॥

دُرمتِ ہوئی سگلی ناس --1--	----	ਦੁਰਮਤਿ ਹੋਈ ਸਗਲੀ ਨਾਸ ॥੧॥
رام نام گُݨ گاءِ پنّڈِت --	----	ਰਾਮ ਨਾਮ ਗੁਣ ਗਾਇ ਪੰਡਿਤ ॥
کرم کانْڈ اہنّکارُ ن کاجےَ		ਕਰਮ ਕਾਂਡ ਅਹੰਕਾਰੁ ਨ ਕਾਜੈ
کُسل سیتی گھرِ جاہِ پنّڈِت --1-- رہاءُ --	----	ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥
ہرِ کا جسُ ندھِ لِیا لابھ --	----	ਹਰਿ ਕਾ ਜਸੁ ਨਿਧਿ ਲੀਆ ਲਾਭ ॥
پُورن بھۓ منورتھ سابھ --	----	ਪੂਰਨ ਭਏ ਮਨੋਰਥ ਸਾਭ ॥
دُکھُ ناٹھا سُکھُ گھر مہِ آئِیا --	----	ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥
سنّت پّرسادِ کملُ بِگسائِیا --2--	----	ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥
نام رتنُ جِنِ پائِیا دانُ --	----	ਨਾਮ ਰਤਨੁ ਜਿਨਿ ਪਾਇਆ ਦਾਨੁ ॥
تِسُ جن ہوۓ سگل نِدھان --	----	ਤਿਸੁ ਜਨ ਹੋਏ ਸਗਲ ਨਿਧਾਨ ॥
سنّتوکھُ آئِیا منِ پُورا پاءِ --	----	ਸੰਤੋਖੁ ਆਇਆ ਮਨਿ ਪੂਰਾ ਪਾਇ ॥
پھِرِ پھِرِ ماگن کاہے جاءِ --3--	----	ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥
ہرِ کی کتھا سُنت پوِت --	----	ਹਰਿ ਕੀ ਕਥਾ ਸੁਨਤ ਪਵਿਤ ॥
جِہوا بکت پائی گتِ متِ --	----	ਜਿਹਵਾ ਬਕਤ ਪਾਈ ਗਤਿ ਮਤਿ ॥
سو پرواݨُ جِسُ رِدےَ وسائی --	----	ਸੋ ਪਰਵਾਣੁ ਜਿਸੁ ਰਿਦੈ ਵਸਾਈ ॥
نانک تے جن اُوتم بھائی --28--17--4--	----	ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥

گہُ کرِ پکری ن آئی ہاتھِ --	----	ਗਹੁ ਕਰਿ ਪਕਰੀ ਨ ਆਈ ਹਾਥਿ ॥
پ٘ریتِ کری چالی نہی ساتھِ --	----	ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥
کہُ نانک جءُ تِیاگِ دئی --	----	ਕਹੁ ਨਾਨਕ ਜਉ ਤਿਆਗਿ ਦਈ ॥
تب اوہ چرݨی آءِ پئی --1--	----	ਤਬ ਓਹ ਚਰਣੀ ਆਇ ਪਈ ॥੧॥
سُݨِ سنّتہُ نِرمل بیِچار --	----	ਸੁਣਿ ਸੰਤਹੁ ਨਿਰਮਲ ਬੀਚਾਰ ॥
رام نام بِنُ گتِ نہی کائی گُرُ پوُرا بھیٹت اُدھار --1-- رہاءُ --	----	ਰਾਮ ਨਾਮ ਬਿਨੁ ਗਤਿ ਨਹੀ ਕਾਈ ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥
جب اُس کءُ کوئی دیوے مانُ --	----	ਜਬ ਉਸ ਕਉ ਕੋਈ ਦੇਵੈ ਮਾਨੁ ॥
تب آپس اُوپرِ رکھے گُمانُ --	Page# [892]	ਤਬ ਆਪਸ ਊਪਰਿ ਰਖੈ ਗੁਮਾਨੁ ॥
جب اُس کءُ کوئی منِ پرہرے --	----	ਜਬ ਉਸ ਕਉ ਕੋਈ ਮਨਿ ਪਰਹਰੈ ॥
تب اوہ سیوکِ سیوا کرے --2--	----	ਤਬ ਓਹ ਸੇਵਕਿ ਸੇਵਾ ਕਰੈ ॥੨॥
مُکھِ بیراوے انّتِ ٹھگاوے --	----	ਮੁਖਿ ਬੇਰਾਵੈ ਅੰਤਿ ਠਗਾਵੈ ॥
اِکتُ ٹھئُر اوہ کہی ن سماوے --	----	ਇਕਤੁ ਠਉਰ ਓਹ ਕਹੀ ਨ ਸਮਾਵੈ ॥
اُنِ موہے بہُتے ب٘رہمنّڈ --	----	ਉਨਿ ਮੋਹੇ ਬਹੁਤੇ ਬ੍ਰਹਮੰਡ ॥
رام جنی کینی کھنّڈ کھنّڈ --3--	----	ਰਾਮ ਜਨੀ ਕੀਨੀ ਖੰਡ ਖੰਡ ॥੩॥
جو ماگے سو بھوُکھا رہے --	----	ਜੋ ਮਾਗੈ ਸੋ ਭੂਖਾ ਰਹੈ ॥
اِسُ سنّگِ راچے سُ کچھوُ ن لہے --	----	ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥
اِسہِ تِیاگِ ستسنّگتِ کرے --	----	ਇਸਹਿ ਤਿਆਗਿ ਸਤਸੰਗਤਿ ਕਰੈ ॥

وڈبھاگی نانک اوہُ ترے --4--18--29--	----	ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
آتم رامُ سرب مہِ پیکھُ --	----	ਆਤਮ ਰਾਮੁ ਸਰਬ ਮਹਿ ਪੇਖੁ ॥
پُورن پُورِ رہِیا پّربھ ایکُ --	----	ਪੂਰਨ ਪੂਰਿ ਰਹਿਆ ਪ੍ਰਭ ਏਕੁ ॥
رتنُ امولُ رِدے مہِ جانُ --	----	ਰਤਨੁ ਅਮੋਲੁ ਰਿਦੇ ਮਹਿ ਜਾਨੁ ॥
اپنی وستُ تُو آپ پچھانُ --1--	----	ਅਪਨੀ ਵਸਤੁ ਤੂ ਆਪਿ ਪਛਾਨੁ ॥੧॥
پی انّمرِتُ سنّتن پرسادِ --	----	ਪੀ ਅੰਮ੍ਰਿਤੁ ਸੰਤਨ ਪਰਸਾਦਿ ॥
وڈّے بھاگ ہووہِ تءُ پائیٔے بِنُ جِہوا کِیا جانئے سُیادُ --1-- رہاءُ --	----	ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
اٹھ دس بید سُنے کہ ڈورا --	----	ਅਠ ਦਸ ਬੇਦ ਸੁਨੇ ਕਹ ਡੋਰਾ ॥
کوٹِ پّرگاس ن دِسے انّدھیرا --	----	ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥
پسُو پریتِ گھاس سنّگِ رچے --	----	ਪਸੂ ਪਰੀਤਿ ਘਾਸ ਸੰਗਿ ਰਚੈ ॥
جِسُ نہی بُجھاوے سو کِتُ بِدھِ بُجھے --2--	----	ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
جانٹہارُ رہِیا پّربھُ جانِ --	----	ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥
اوتِ پوتِ بھگتن سنگانِ --	----	ਓਤਿ ਪੋਤਿ ਭਗਤਨ ਸੰਗਾਨਿ ॥
بِگسِ بِگسِ اپنا پّربھُ گاوہِ --	----	ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥

نانک تِن جم نیڑِن آوہِ --30--19--3--	----	ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
دِینو نامُ کِیئو پوِت --	----	ਦੀਨੋ ਨਾਮੁ ਕੀਓ ਪਵਿਤੁ ॥
ہرِ دھنُ راسِ نِراس اِہ بِتُ --	----	ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥
کاٹی بنّدھِ ہرِ سیوا لائے --	----	ਕਾਟੀ ਬੰਧਿ ਹਰਿ ਸੇਵਾ ਲਾਏ ॥
ہرِ ہرِ بھگتِ رام گُنْ گائے --1--	----	ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥
باجے انہد باجا --	----	ਬਾਜੇ ਅਨਹਦ ਬਾਜਾ ॥
رسکِ رسکِ گُنْ گاوہِ ہرِ جن اپنےَ گُردیوِ نواجا[1] --1-- رہاءُ -- | [1]نوازا-	----	ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
آءِ بنِئو پُوربلا بھاگُ --	----	ਆਇ ਬਨਿਓ ਪੂਰਬਲਾ ਭਾਗੁ ॥
جنم جنم کا سوئِیا جاگُ --	----	ਜਨਮ ਜਨਮ ਕਾ ਸੋਇਆ ਜਾਗੁ ॥
گئی گِلانِ سادھ کےَ سنّگِ --	----	ਗਈ ਗਿਲਾਨਿ ਸਾਧ ਕੈ ਸੰਗਿ ॥
منُ تنُ راتو ہرِ کےَ رنّگِ --2--	----	ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥
راکھے راکھنہار دئِیال --	----	ਰਾਖੇ ਰਾਖਨਹਾਰ ਦਇਆਲ ॥
نا کِچھُ سیوا نا کِچھُ گھال --	----	ਨਾ ਕਿਛੁ ਸੇਵਾ ਨਾ ਕਿਛੁ ਘਾਲ ॥
کرِ کِرپا پربھِ کِینی دئِیا --	----	ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥
بُوڈت دُکھ مہِ کاڈھِ لئِیا --3--	----	ਬੂਡਤ ਦੁਖ ਮਹਿ ਕਾਢਿ ਲਇਆ ॥੩॥
سُنِ سُنِ اُپجِئو من مہِ چاءُ --	----	ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥

آٹھ پہر ہرِ کے گُن گاءُ --	----	ਆਠ ਪਹਰ ਹਰਿ ਕੇ ਗੁਣ ਗਾਉ ॥
گاوت گاوت پرم گتِ پائی --	----	ਗਾਵਤ ਗਾਵਤ ਪਰਮ ਗਤਿ ਪਾਈ ॥
گُر پّرسادِ نانک لِو لائی --4--20--31--	----	ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
کئُڈی بدلےَ تیاگےَ رتنُ --	----	ਕਉਡੀ ਬਦਲੈ ਤਿਆਗੈ ਰਤਨੁ ॥
چھوڈِ جاءِ تاہُو کا جتنُ --	----	ਛੋਡਿ ਜਾਇ ਤਾਹੂ ਕਾ ਜਤਨੁ ॥
سو سنّچےَ جو ہوچھی بات --	----	ਸੋ ਸੰਚੈ ਜੋ ਹੋਛੀ ਬਾਤ ॥
مائِیا موہِیا ٹیڈھءُ جات --1--	----	ਮਾਇਆ ਮੋਹਿਆ ਟੇਢਉ ਜਾਤ ॥੧॥
ابھاگے تےَ لاج ناہی --	----	ਅਭਾਗੇ ਤੈ ਲਾਜ ਨਾਹੀ ॥
سُکھ ساگر پُورن پریسرُ ہرِ ن چیتِئو من ماہی --1-- رہاءُ --	----	ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
انمّرِتُ کئُرا بِکھِیا میٹھی --	----	ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥
ساکت کی بِدھِ نَینہُ ڈِیٹھی --	----	ਸਾਕਤ ਕੀ ਬਿਧਿ ਨੈਨਹੁ ਡੀਠੀ ॥
کُوڑِ کپٹِ اہنکارِ ریجھانا --	----	ਕੂੜਿ ਕਪਟਿ ਅਹੰਕਾਰਿ ਰੀਝਾਨਾ ॥
نامُ سُنت جنُ بِچھُوء ڈسانا --2--	----	ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥
مائِیا کارنِ سد ہی جھورےَ --	Page# [893]	ਮਾਇਆ ਕਾਰਣਿ ਸਦ ਹੀ ਝੂਰੈ ॥
منِ مُکھِ کبہِ ن اُستتِ کرےَ --	----	ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥
نِربھءُ نِرنّکار داتارُ --	----	ਨਿਰਭਉ ਨਿਰੰਕਾਰ ਦਾਤਾਰੁ ॥
تِس سِءُ پّرِیت ن کرےَ گوارُ --3--	----	ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥

سبھ ساہا سِر ساچا ساہُ --	----	ਸਭ ਸਾਹਾ ਸਿਰਿ ਸਾਚਾ ਸਾਹੁ ॥
ویمُہتاجُ پُورا پاتِساہُ[1] -- ‖ [1]پاتشاہُ-	----	ਵੇਮੁਹਤਾਜੁ ਪੂਰਾ ਪਾਤਿਸਾਹੁ ॥
موہ مگن لپٹئیو بھّرم گِرہ --	----	ਮੋਹ ਮਗਨ ਲਪਟਿਓ ਭ੍ਰਮ ਗਿਰਹ ॥
نانک ترِیئےَ تیری مہر --4--21--32--	----	ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥
رامکلی مہلا[1] 5 -- ‖ [1]محلا-	----	ਰਾਮਕਲੀ ਮਹਲਾ ੫ ॥
رَینڑ دِنس جپءُ ہر ناءُ --	----	ਰੈਣਿ ਦਿਨਸੁ ਜਪਉ ਹਰਿ ਨਾਉ ॥
آگےَ درگہ پاوءُ تھاءُ --	----	ਆਗੈ ਦਰਗਹ ਪਾਵਉ ਥਾਉ ॥
سدا انّندُ ن ہووی سوگُ --	----	ਸਦਾ ਅਨੰਦੁ ਨ ਹੋਵੀ ਸੋਗੁ ॥
کبہُو ن بیاپےَ ہئُمےَ روگُ --1--	----	ਕਬਹੂ ਨ ਬਿਆਪੈ ਹਉਮੈ ਰੋਗੁ ॥੧॥
کھوجہُ سنّتہُ ہر برّہم گیانی --	----	ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥
بِسمن بِسم بھۓ بِسمادا		ਬਿਸਮਨ ਬਿਸਮ ਭਏ ਬਿਸਮਾਦਾ
پرم گتِ پاوہِ ہر سِمر پرانی --1-- رہاءُ --	----	ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥
گِن مِن دیکھہُ سگل بیچارِ --	----	ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥
نام بِنا کو سکےَ ن تارِ --	----	ਨਾਮ ਬਿਨਾ ਕੋ ਸਕੈ ਨ ਤਾਰਿ ॥
سگل اُپاو ن چالہِ سنّگِ --	----	ਸਗਲ ਉਪਾਵ ਨ ਚਾਲਹਿ ਸੰਗਿ ॥
بھوجل ترِیئےَ پربھ کےَ رنّگِ --2--	----	ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥
دیہی دھوءِ ن اُترےَ مَیلُ --	----	ਦੇਹੀ ਧੋਇ ਨ ਉਤਰੈ ਮੈਲੁ ॥
ہئُمےَ بیاپےَ دُبدھا پھَیلُ --	----	ਹਉਮੈ ਬਿਆਪੈ ਦੁਬਿਧਾ ਫੈਲੁ ॥

ہرِ ہرِ اَنگھدھ جو جنُ کھاءِ --	----	ਹਰਿ ਹਰਿ ਅਉਖਧੁ ਜੋ ਜਨੁ ਖਾਇ ॥
تا کا روگُ سگل مِٹِ جاءِ --3--	----	ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥
کرِ کرپا پاربرہم دئیال --	----	ਕਰਿ ਕਿਰਪਾ ਪਾਰਬ੍ਰਹਮ ਦਇਆਲ ॥
من تے کبہُ ن بِسرُ گوپال[1] -- | [1]گوپال-	----	ਮਨ ਤੇ ਕਬਹੁ ਨ ਬਿਸਰੁ ਗੋੁਪਾਲ ॥
تیرے داس کی ہووا دھورِ --	----	ਤੇਰੇ ਦਾਸ ਕੀ ਹੋਵਾ ਧੂਰਿ ॥
نانک کی پربھ سردھا پورِ --33--22--4--	----	ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
تیری سرنِ پورے گُردیو --	----	ਤੇਰੀ ਸਰਣਿ ਪੂਰੇ ਗੁਰਦੇਵ ॥
تُدھ بِنُ دوجا ناہی کوءِ --	----	ਤੁਧੁ ਬਿਨੁ ਦੂਜਾ ਨਾਹੀ ਕੋਇ ॥
تو سمرتھُ پورن پاربرہم --	----	ਤੂ ਸਮਰਥੁ ਪੂਰਨ ਪਾਰਬ੍ਰਹਮੁ ॥
سو دھیاۓ پورا جِسُ کرمُ --1--	----	ਸੋ ਧਿਆਏ ਪੂਰਾ ਜਿਸੁ ਕਰਮੁ ॥੧॥
ترنْ تارنْ پربھ تیرو ناءُ --	----	ਤਰਣ ਤਾਰਣ ਪ੍ਰਭ ਤੇਰੋ ਨਾਉ ॥
ایکا سرنِ گہی من میرے تُدھ بِنُ دوجا ناہی ٹھاءُ --1-- رہاءُ --	----	ਏਕਾ ਸਰਣਿ ਗਹੀ ਮਨ ਮੇਰੇ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥
جپ جپ جیوا تیرا ناءُ --	----	ਜਪਿ ਜਪਿ ਜੀਵਾ ਤੇਰਾ ਨਾਉ ॥
آگےَ درگہ پاوءُ ٹھاءُ --	----	ਆਗੈ ਦਰਗਹ ਪਾਵਉ ਠਾਉ ॥
دوکھُ اندھیرا من تے جاءِ --	----	ਦੂਖੁ ਅੰਧੇਰਾ ਮਨ ਤੇ ਜਾਇ ॥
دُرمتِ بنسے راچےَ ہرِ ناءِ --2--	----	ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥

چرن کمل سِءُ لاگی پرِیتِ --	----	ਚਰਨ ਕਮਲ ਸਿਉ ਲਾਗੀ ਪ੍ਰੀਤਿ ॥
گُر پُورے کی نِرمل رِیتِ --	----	ਗੁਰ ਪੂਰੇ ਕੀ ਨਿਰਮਲ ਰੀਤਿ ॥
بھءُ بھاگا نِربھءُ منِ بسے --	----	ਭਉ ਭਾਗਾ ਨਿਰਭਉ ਮਨਿ ਬਸੈ ॥
انّمرِت نامُ رسنا نِت جپے --3--	----	ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥
کوٹِ جنم کے کاٹے پھاہے --	----	ਕੋਟਿ ਜਨਮ ਕੇ ਕਾਟੇ ਫਾਹੇ ॥
پائِیا لابھُ سچا دھنُ لاہے --	----	ਪਾਇਆ ਲਾਭੁ ਸਚਾ ਧਨੁ ਲਾਹੇ ॥
توٹِ ن آوے اکھُٹ بھنّڈار --	----	ਤੋਟਿ ਨ ਆਵੈ ਅਖੁਟ ਭੰਡਾਰ ॥
نانک بھگت سوہہِ ہرِ دُیار --4--23--34--	----	ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
رتن جویہر نام --	----	ਰਤਨ ਜਵੇਹਰ ਨਾਮ ॥
ستُ سنّتوکھُ گِیان --	----	ਸਤੁ ਸੰਤੋਖੁ ਗਿਆਨ ॥
سُوکھ سہج دئِیا کا پوتا --	----	ਸੁਖ ਸਹਜ ਦਇਆ ਕਾ ਪੋਤਾ ॥
ہرِ بھگتا ہوالے ہوتا --1--	----	ਹਰਿ ਭਗਤਾ ਹਵਾਲੈ ਹੋਤਾ ॥੧॥
میرے رام کو بھنّڈارُ --	----	ਮੇਰੇ ਰਾਮ ਕੋ ਭੰਡਾਰੁ ॥
کھات کھرچِ[1] کچھُ توٹِ ن آوے انّتُ نہی ہرِ پاراوارُ --1-- رہاءُ -- |	----	ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
[1]خرچِ-		
کِیرتنُ نِرمولکُ ہِیرا --	----	ਕੀਰਤਨੁ ਨਿਰਮੋਲਕੁ ਹੀਰਾ ॥
آننّد گُنٹی گہِیرا --	----	ਆਨੰਦ ਗੁਣੀ ਗਹੀਰਾ ॥

انہد باݨی پوُنّجی --	----	ਅਨਹਦ ਬਾਣੀ ਪੂੰਜੀ ॥
سنّتن ہتھِ راکھی کُونّجی --2--	----	ਸੰਤਨ ਹਥਿ ਰਾਖੀ ਕੂੰਜੀ ॥੨॥
سُنّن سمادھِ گُپھا تہ آسنُ --	----	ਸੁੰਨ ਸਮਾਧਿ ਗੁਫਾ ਤਹ ਆਸਨੁ ॥
کیول بّرہم پوُرن تہ باسنُ --	Page# [894]	ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
بھگت سنّگِ پّربھُ گوسٹِ کرت --	----	ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥
تہ ہرکھ ن سوگ ن جنم ن مرت --3--	----	ਤਹ ਹਰਖ 'ਨ' ਸੋਗ ਨ ਜਨਮ ਨ ਮਰਤ ॥੩॥
کرِ کِرپا جِسُ آپِ دِوائِیا --	----	ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥
سادھسنّگِ تِنِ ہرِ دھنُ پائِیا --	----	ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥
دِئیال پُرکھ نانک ارداسِ[1] -- | [1]عرداسِ-	----	ਦਇਆਲ ਪੁਰਖ ਨਾਨਕ ਅਰਦਾਸਿ ॥
ہرِ میری ورتنِ ہرِ میری راسِ --35--24--4--	----	ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
مہِما ن جانہِ بید --	----	ਮਹਿਮਾ ਨ ਜਾਨਹਿ ਬੇਦ ॥
بّرہمے نہی جانہِ بھید --	----	ਬ੍ਰਹਮੇ ਨਹੀ ਜਾਨਹਿ ਭੇਦ ॥
اوتار ن جانہِ انّتُ --	----	ਅਵਤਾਰ ਨ ਜਾਨਹਿ ਅੰਤੁ ॥
پرمیسرُ پاربّرہم بیئنّتُ --1--	----	ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥
اپنی گتِ آپِ جانےَ --	----	ਅਪਨੀ ਗਤਿ ਆਪਿ ਜਾਨੈ ॥
سُنڑِ سُنڑِ اور وکھانےَ --1-- رہاءُ --	----	ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥

سنّکرا نہی جانہِ بھیو --	----	ਸੰਕਰਾ ਨਹੀ ਜਾਨਹਿ ਭੇਵ ॥
کھوجت ہارے دیو --	----	ਖੋਜਤ ਹਾਰੇ ਦੇਵ ॥
دیوِییا نہی جانےَ مرم --	----	ਦੇਵੀਆ ਨਹੀ ਜਾਨੈ ਮਰਮ ॥
سبھ اُوپرِ الکھ پاربرّہم --2--	----	ਸਭ ਊਪਰਿ ਅਲਖ ਪਾਰਬ੍ਰਹਮ ॥੨॥
اپنےَ رنّگِ کرتا کیل --	----	ਅਪਨੈ ਰੰਗਿ ਕਰਤਾ ਕੇਲ ॥
آپِ بِچھورےَ آپے میل --	----	ਆਪਿ ਬਿਛੋਰੈ ਆਪੇ ਮੇਲ ॥
اِکِ بھرمے اِکِ بھگتی لاۓ --	----	ਇਕਿ ਭਰਮੇ ਇਕਿ ਭਗਤੀ ਲਾਏ ॥
اپنٹا کِییا آپِ جنٹاۓ --3--	----	ਅਪਣਾ ਕੀਆ ਆਪਿ ਜਣਾਏ ॥੩॥
سنّتن کی سُنٹِ ساچی ساکھی --	----	ਸੰਤਨ ਕੀ ਸੁਣਿ ਸਾਚੀ ਸਾਖੀ ॥
سو بولہِ جوپیکھہِ آکھی --	----	ਸੋ ਬੋਲਹਿ ਜੋ ਪੇਖਹਿ ਆਖੀ ॥
نہی لیپُ تِسُ پُنّنِ ن پاپِ --	----	ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥
نانک کا پرّبھُ آپے آپِ --4--25--36--	----	ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
کِچھہُو کاجُ ن کِیئو جانِ --	----	ਕਿਛਹੂ ਕਾਜੁ ਨ ਕੀਓ ਜਾਨਿ ॥
سُرتِ متِ ناہی کِچھُ گِیانِ --	----	ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥
جاپ تاپ سِیل نہی دھرم --	----	ਜਾਪ ਤਾਪ ਸੀਲ ਨਹੀ ਧਰਮ ॥
کِچھُو ن جانءُ کَیسا کرم --1--	----	ਕਿਛੂ ਨ ਜਾਨਉ ਕੈਸਾ ਕਰਮ ॥੧॥
ٹھاکُر پرِّیتم پرّبھ میرے --	----	ਠਾਕੁਰ ਪ੍ਰੀਤਮ ਪ੍ਰਭ ਮੇਰੇ ॥

	تُجھ بِنُ دُوجا اوَرُ ن کوئی بھُولہ چُوکہ پّربھ تیرے --1-- رہاءُ --	----	ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥
	رِدھِ ن بُدھِ ن سِدھِ پّرگاسُ --	----	ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥
	بِکھے بِیادھِ کے گاو مہِ باسُ --	----	ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥
	کرنْہار میرے پّربھ ایک --	----	ਕਰਣਹਾਰ ਮੇਰੇ ਪ੍ਰਭ ਏਕ ॥
	نام تیرے کی من مہِ ٹیک --2--	----	ਨਾਮ ਤੇਰੇ ਕੀ ਮਨ ਮਹਿ ਟੇਕ ॥੨॥
	سُنْ سُنْ جیوءُ منِ اِہُ بِسّرامُ --	----	ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥
	پاپ کھنّڈن پّربھ تیرو نامُ --	----	ਪਾਪ ਖੰਡਨ ਪ੍ਰਭ ਤੇਰੋ ਨਾਮੁ ॥
	تُوٗ اگنتُ جیء کا داتا --	----	ਤੂ ਅਗਨਤੁ ਜੀਅ ਕਾ ਦਾਤਾ ॥
	جِسہِ جنْاوہِ تِنِ تُوٗ جاتا --3--	----	ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥
	جو اُپائِئو تِسُ تیری آس --	----	ਜੋ ਉਪਾਇਓ ਤਿਸੁ ਤੇਰੀ ਆਸ ॥
	سگل ارادھہِ پّربھ گُنْتاس --	----	ਸਗਲ ਅਰਾਧਹਿ ਪ੍ਰਭ ਗੁਣਤਾਸ ॥
-قُربانُ[1]	نانک داس تیرے کُربانُ[1] --	----	ਨਾਨਕ ਦਾਸ ਤੇਰੈ ਕੁਰਬਾਣੁ ॥
-صاحِبُ[1]	بیئنّت ساہِبُ[1] میرا مِہروانُ --37--26--4--	----	ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥
-محلا[1]	رامکلی مہلا[1] 5 --	----	ਰਾਮਕਲੀ ਮਹਲਾ ੫ ॥
	راکھنہار دئِیال --	----	ਰਾਖਨਹਾਰ ਦਇਆਲ ॥
-خِیال[1]	کوٹِ بھو کھنّڈے نِمکھ کھیال[1] --	----	ਕੋਟਿ ਭਵ ਖੰਡੇ ਨਿਮਖ ਖਿਆਲ ॥
	سگل ارادھہِ جنّت --	----	ਸਗਲ ਅਰਾਧਹਿ ਜੰਤ ॥

ملیۓ پّربھ گُر مِل منّت --1--	----	ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥
جِیئن کو داتا میرا پّربھُ --	----	ਜੀਅਨ ਕੋ ਦਾਤਾ ਮੇਰਾ ਪ੍ਰਭੁ ॥
پُورن پرمیسرُ سُیامی گھٹِ گھٹِ راتا میرا پّربھُ --1-- رہاۓ --	----	ਪੂਰਨ ਪਰਮੇਸਰੁ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
تا کی گہی من اوٹ --	----	ਤਾ ਕੀ ਗਹੀ ਮਨ ਓਟ ॥
بنّدھن تے ہوئی چھوٹ --	----	ਬੰਧਨ ਤੇ ਹੋਈ ਛੋਟ ॥
ہِردے جپِ پرمانّند --	----	ਹਿਰਦੈ ਜਪਿ ਪਰਮਾਨੰਦ ॥
من ماہِ بھۓ انّند --2--	----	ਮਨ ਮਾਹਿ ਭਏ ਅਨੰਦ ॥੨॥
تارݨ ترݨ ہرِ سرݨ --	----	ਤਾਰਣ ਤਰਣ ਹਰਿ ਸਰਣ ॥
جِیون رُوپ ہرِ چرݨ --	----	ਜੀਵਨ ਰੂਪ ਹਰਿ ਚਰਣ ॥
سنّتن کے پّراݨ ادھار --	----	ਸੰਤਨ ਕੇ ਪ੍ਰਾਣ ਅਧਾਰ ॥
اُوچے تے اُوچ اپار --3--	Page# [895]	ਊਚੇ ਤੇ ਊਚ ਅਪਾਰ ॥੩॥
سُ متِ سارُ جِتُ ہرِ سِمرِجے --	----	ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥
کرِ کِرپا جِسُ آپے دِجے --	----	ਕਰਿ ਕਿਰਪਾ ਜਿਸੁ ਆਪੇ ਦੀਜੈ ॥
سُوکھ سہج آنند ہرِ ناۓ --	----	ਸੂਖ ਸਹਜ ਆਨੰਦ ਹਰਿ ਨਾਉ ॥
نانک جپِیا گُر مِل ناۓ --4--27--38--	----	ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
سگل سِیانپ چھاڈِ --	----	ਸਗਲ ਸਿਆਨਪ ਛਾਡਿ ॥

کرِ سیوا سیوک ساجِ --	----	ਕਰਿ ਸੇਵਾ ਸੇਵਕ ਸਾਜਿ ॥
اپنا آپُ سگل مِٹاءِ --	----	ਅਪਨਾ ਆਪੁ ਸਗਲ ਮਿਟਾਇ ॥
من چِندے سیئی پھل پاءِ --1--	----	ਮਨ ਚਿੰਦੇ ਸੇਈ ਫਲ ਪਾਇ ॥੧॥
ہوہُ ساودھان اپُنے گُر سِءُ --	----	ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥
آسا منسا پُورن ہووے		ਆਸਾ ਮਨਸਾ ਪੂਰਨ ਹੋਵੈ
پاوہِ سگل نِدھان گُر سِءُ --1-- رہاءُ --	----	ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥
دُوجا نہی جانے کوءِ --	----	ਦੂਜਾ ਨਹੀ ਜਾਨੈ ਕੋਇ ॥
ستگُرُ نِرنّجنُ سوءِ --	----	ਸਤਗੁਰੁ ਨਿਰੰਜਨੁ ਸੋਇ ॥
مانُکھ کا کرِ رُوپُ ن جانُ --	----	ਮਾਨੁਖ ਕਾ ਕਰਿ ਰੂਪੁ ਨ ਜਾਨੁ ॥
مِلی نِمانے مانُ --2--	----	ਮਿਲੀ ਨਿਮਾਨੇ ਮਾਨੁ ॥੨॥
گُر کی ہرِ ٹیک ٹِکاءِ --	----	ਗੁਰ ਕੀ ਹਰਿ ਟੇਕ ਟਿਕਾਇ ॥
اور آسا سبھ لاہِ --	----	ਅਵਰ ਆਸਾ ਸਭ ਲਾਹਿ ॥
ہرِ کا نامُ ماگُ نِدھانُ --	----	ਹਰਿ ਕਾ ਨਾਮੁ ਮਾਗੁ ਨਿਧਾਨੁ ॥
تا درگہ پاوہِ مانُ --3--	----	ਤਾ ਦਰਗਹ ਪਾਵਹਿ ਮਾਨੁ ॥੩॥
گُر کا بچنُ جپِ منّتُ --	----	ਗੁਰ ਕਾ ਬਚਨੁ ਜਪਿ ਮੰਤੁ ॥
ایہا بھگتِ سار تتُ --	----	ਏਹਾ ਭਗਤਿ ਸਾਰ ਤਤੁ ॥
ستِگُر بھئے دئِیال --	----	ਸਤਿਗੁਰ ਭਏ ਦਇਆਲ ॥
نانک داس نِہال --4--28--39--	----	ਨਾਨਕ ਦਾਸ ਨਿਹਾਲ ॥੪॥੨੮॥੩੯॥

رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
ہووے سوئی بھل مانُ --	----	ਹੋਵੈ ਸੋਈ ਭਲ ਮਾਨੁ ॥
آپنا تجِ ابھمانُ --	----	ਆਪਨਾ ਤਜਿ ਅਭਿਮਾਨੁ ॥
دِنُ رَینِ سدا گُن گاءُ --	----	ਦਿਨੁ ਰੈਨਿ ਸਦਾ ਗੁਨ ਗਾਉ ॥
پُورن ایہی سُیاءُ --1--	----	ਪੂਰਨ ਏਹੀ ਸੁਆਉ ॥੧॥
آنَنْد کرِ سنّت ہرِ جپ --	----	ਆਨੰਦ ਕਰਿ ਸੰਤ ਹਰਿ ਜਪਿ ॥
چھاڈِ سیانپ بہُ چتُرائی گُر کا جپِ منّتُ نِرمل --1-- رہاءُ --	----	ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥
ایک کی کرِ آس بھیترِ --	----	ਏਕ ਕੀ ਕਰਿ ਆਸ ਭੀਤਰਿ ॥
نِرمل جپ نامُ ہرِ ہرِ --	----	ਨਿਰਮਲ ਜਪਿ ਨਾਮੁ ਹਰਿ ਹਰਿ ॥
گُر کے چرن نمسکارِ --	----	ਗੁਰ ਕੇ ਚਰਨ ਨਮਸਕਾਰਿ ॥
بھوجلُ اُترہِ پارِ --2--	----	ਭਵਜਲੁ ਉਤਰਹਿ ਪਾਰਿ ॥੨॥
دیونہار داتار --	----	ਦੇਵਨਹਾਰ ਦਾਤਾਰ ॥
انّتُ ن پاراوار --	----	ਅੰਤੁ ਨ ਪਾਰਾਵਾਰ ॥
جا کےَ گھرِ سرب نِدھان --	----	ਜਾ ਕੈ ਘਰਿ ਸਰਬ ਨਿਧਾਨ ॥
راکھنہار نِدان --3--	----	ਰਾਖਨਹਾਰ ਨਿਦਾਨ ॥੩॥
نانک پائِیا ایہُ نِدھان --	----	ਨਾਨਕ ਪਾਇਆ ਏਹੁ ਨਿਧਾਨ ॥
ہرے ہرِ نِرمل نام --	----	ਹਰੇ ਹਰਿ ਨਿਰਮਲ ਨਾਮ ॥
جو جپےَ تِس کی گتِ ہوءِ --	----	ਜੋ ਜਪੈ ਤਿਸ ਕੀ ਗਤਿ ਹੋਇ ॥

نانک کرمِ پراپتِ ہوءِ --40--29--4--	----	ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
دُلبھ دیہ سوارِ --	----	ਦੁਲਭ ਦੇਹ ਸਵਾਰਿ ॥
جاہِ ن درگہ ہارِ --	----	ਜਾਹਿ ਨ ਦਰਗਹ ਹਾਰਿ ॥
ہلتِ پلتِ تُدھ ہوءِ وڈِیائی --	----	ਹਲਤਿ ਪਲਤਿ ਤੁਧੁ ਹੋਇ ਵਡਿਆਈ ॥
انّت کی بیلا لۓ چھڈائی --1--	----	ਅੰਤ ਕੀ ਬੇਲਾ ਲਏ ਛਡਾਈ ॥੧॥
رام کے گُن گاءُ --	----	ਰਾਮ ਕੇ ਗੁਨ ਗਾਉ ॥
ہلتُ پلتُ ہوہِ دووے سُہیلے اچرج پُرکھُ دھیاءُ --1-- رہاءُ --	----	ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥
اُوٹھت بَیٹھت ہرِ جاپُ --	----	ਊਠਤ ਬੈਠਤ ਹਰਿ ਜਾਪੁ ॥
بنسےَ سگل سنّتاپُ --	----	ਬਿਨਸੈ ਸਗਲ ਸੰਤਾਪੁ ॥
بَیری سبھِ ہووہِ مِیت --	----	ਬੈਰੀ ਸਭਿ ਹੋਵਹਿ ਮੀਤ ॥
نِرملُ تیرا ہووےَ چِیت --2--	----	ਨਿਰਮਲੁ ਤੇਰਾ ਹੋਵੈ ਚੀਤ ॥੨॥
سبھ تے اُوتم اِہُ کرمُ --	----	ਸਭ ਤੇ ਊਤਮ ਇਹੁ ਕਰਮੁ ॥
سگل دھرم مہِ سّریسٹ دھرمُ --	----	ਸਗਲ ਧਰਮ ਮਹਿ ਸ੍ਰੇਸਟ ਧਰਮੁ ॥
ہرِ سمرنِ تیرا ہوءِ اُدھارُ --	----	ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥
جنم جنم کا اُترے بھارُ --3--	----	ਜਨਮ ਜਨਮ ਕਾ ਉਤਰੈ ਭਾਰੁ ॥੩॥
پُورن تیری ہووےَ آس --	----	ਪੂਰਨ ਤੇਰੀ ਹੋਵੈ ਆਸ ॥

جم کی کٹیۓَ تیرِی پھاس --	----	ਜਮ ਕੀ ਕਟੀਐ ਤੇਰੀ ਫਾਸ ॥
گُر کا اُپدیسُ سُنیِجےَ --	----	ਗੁਰ ਕਾ ਉਪਦੇਸੁ ਸੁਨੀਜੈ ॥
نانکؕ سُکھِ سہجِ سمیِجےَ --4--30--41--	----	ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
جِس کی تِس کی کرِ مانُ --	Page# [896]	ਜਿਸ ਕੀ ਤਿਸ ਕੀ ਕਰਿ ਮਾਨੁ ॥
آپن لاہِ گُمانُ --	----	ਆਪਨ ਲਾਹਿ ਗੁਮਾਨੁ ॥
جِس کا تُوتِس کا سبھُ کوءِ --	----	ਜਿਸ ਕਾ ਤੂ ਤਿਸ ਕਾ ਸਭੁ ਕੋਇ ॥
تِسہِ ارادھِ سدا سُکھُ ہوءِ --1--	----	ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
کاہے بھّرمِ بھّرمہِ بِگانے --	----	ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
نام بِنا کِچھُ کامِ ن آوےَ		ਨਾਮ ਬਿਨਾ ਕਿਛੁ ਕਾਮਿ ਨ ਆਵੈ
میرا میرا کرِ بہُتُ پچھُتانے --1-- رہاءُ --	----	ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
جو جو کرےَ سوئی مانِ لیہُ --	----	ਜੋ ਜੋ ਕਰੈ ਸੋਈ ਮਾਨਿ ਲੇਹੁ ॥
بِنُ مانے رلِ ہووہِ کھیہ --	----	ਬਿਨੁ ਮਾਨੇ ਰਲਿ ਹੋਵਹਿ ਖੇਹ ॥
تِس کا بھاݨا لاگےَ میِٹھا --	----	ਤਿਸ ਕਾ ਭਾਣਾ ਲਾਗੈ ਮੀਠਾ ॥
گُر پّرسادِ وِرلے منِ وُوٹھا --2--	----	ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
ویپرواہُ اگوچرُ آپِ --	----	ਵੇਪਰਵਾਹੁ ਅਗੋਚਰੁ ਆਪਿ ॥
آٹھ پہر من تا کءُ جاپِ --	----	ਆਠ ਪਹਰ ਮਨ ਤਾ ਕਉ ਜਾਪਿ ॥
جِسُ چِتِ آئے بِنسہِ دُکھا --	----	ਜਿਸੁ ਚਿਤਿ ਆਏ ਬਿਨਸਹਿ ਦੁਖਾ ॥

ہلتِ پلتِ تیرا اُوجل مُکھا --3--	----	ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
کئُن کئُن اُدھرے گُن گاءِ --	----	ਕਉਨ ਕਉਨ ਉਧਰੇ ਗੁਨ ਗਾਇ ॥
گنٹُ ن جائی کیم[1] ن پاءِ -- | [1]قیم-	----	ਗਨਣੁ ਨ ਜਾਈ ਕੀਮ ਨ ਪਾਇ ॥
بُوڈت لوہ سادھسنگِ ترےَ --	----	ਬੂਡਤ ਲੋਹ ਸਾਧਸੰਗਿ ਤਰੈ ॥
نانک جِسہِ پراپتِ کرےَ --42--31--4--	----	ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
من ماہِ جاپ بھگونّتُ --	----	ਮਨ ਮਾਹਿ ਜਾਪਿ ਭਗਵੰਤੁ ॥
گُرِ پُورےَ اِہُ دِینو منّتُ --	----	ਗੁਰਿ ਪੂਰੈ ਇਹੁ ਦੀਨੋ ਮੰਤੁ ॥
مٹے سگل بھےَ تّراس --	----	ਮਿਟੇ ਸਗਲ ਭੈ ਤ੍ਰਾਸ ॥
پُورن ہوئی آس --1--	----	ਪੂਰਨ ਹੋਈ ਆਸ ॥੧॥
سپھل سیوا گُردیوا --	----	ਸਫਲ ਸੇਵਾ ਗੁਰਦੇਵਾ ॥
کِیمتِ[1] کِچھ کہنٹُ ن جائی ساچے سچُ الکھ ابھیوا --1-- رہاءِ -- | [1]قیمتِ-	----	ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
کرن کراون آپ --	----	ਕਰਨ ਕਰਾਵਨ ਆਪਿ ॥
تِس کءُ سدا من جاپ --	----	ਤਿਸ ਕਉ ਸਦਾ ਮਨ ਜਾਪਿ ॥
تِس کی سیوا کرِ نیت --	----	ਤਿਸ ਕੀ ਸੇਵਾ ਕਰਿ ਨੀਤ ॥
سچُ سہجُ سُکھُ پاوہِ میت --2--	----	ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
ساہِبُ[1] میرا اتِ بھارا -- | [1]صاحِبُ-	----	ਸਾਹਿਬੁ ਮੇਰਾ ਅਤਿ ਭਾਰਾ ॥

کھِن مہِ تھاپ اُتھاپنہارا --	----	ਖਿਨ ਮਹਿ ਥਾਪਿ ਉਥਾਪਨਹਾਰਾ ॥
تِسُ بِنُ اورُ ن کوئی --	----	ਤਿਸੁ ਬਿਨੁ ਅਵਰੁ ਨ ਕੋਈ ॥
جن کا راکھا سوئی --3--	----	ਜਨ ਕਾ ਰਾਖਾ ਸੋਈ ॥੩॥
کرِ کِرپا اراداِس[1] سُنیِجَے -- | [1]عرداِس-	----	ਕਰਿ ਕਿਰਪਾ ਅਰਦਾਸਿ ਸੁਣੀਜੈ ॥
اپنے سیوک کءُ درسنُ دِجَے --	----	ਅਪਣੇ ਸੇਵਕ ਕਉ ਦਰਸਨੁ ਦੀਜੈ ॥
نانک جاپِی جپُ جاپُ --	----	ਨਾਨਕ ਜਾਪੀ ਜਪੁ ਜਾਪੁ ॥
سبھ تے اُوچ جا کا پرتاپُ --43--32--4--	----	ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
بِرتھا بھرواسا لوک --	----	ਬਿਰਥਾ ਭਰਵਾਸਾ ਲੋਕ ॥
ٹھاکُر پّربھ تیری ٹیک --	----	ਠਾਕੁਰ ਪ੍ਰਭ ਤੇਰੀ ਟੇਕ ॥
اور چھُوٹی سبھ آس --	----	ਅਵਰ ਛੂਟੀ ਸਭ ਆਸ ॥
اِچنّت ٹھاکُر بھیٹے گُنٹاس --1--	----	ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
ایکو نامُ دھِیاءِ من میرے --	----	ਏਕੋ ਨਾਮੁ ਧਿਆਇ ਮਨ ਮੇਰੇ ॥
کارجُ تیرا ہووَے پُورا ہرِ ہرِ ہرِ گُنڑ گاءِ من میرے --1-- رہاءُ --	----	ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
تُم ہی کارن کرن --	----	ਤੁਮ ਹੀ ਕਾਰਨ ਕਰਨ ॥
چرن کمل ہرِ سرن --	----	ਚਰਨ ਕਮਲ ਹਰਿ ਸਰਨ ॥

مَنِ تَنِ ہرِ اوہی دھِیائِیا --	----	ਮਨਿ ਤਨਿ ਹਰਿ ਓਹੀ ਧਿਆਇਆ ॥
آننّد ہرِ رُوپ دِکھائِیا --2--	----	ਆਨੰਦ ਹਰਿ ਰੂਪ ਦਿਖਾਇਆ ॥੨॥
تِس ہی کی اوٹ سدِیو --	----	ਤਿਸ ਹੀ ਕੀ ਓਟ ਸਦੀਵ ॥
جا کے کینے ہےَ جِیو --	----	ਜਾ ਕੇ ਕੀਨੇ ਹੈ ਜੀਵ ॥
سِمرت ہرِ کرت نِدھان --	----	ਸਿਮਰਤ ਹਰਿ ਕਰਤ ਨਿਧਾਨ ॥
راکھنہار نِدان --3--	----	ਰਾਖਨਹਾਰ ਨਿਦਾਨ ॥੩॥
سرب کی رینڑ ہووِجےَ --	----	ਸਰਬ ਕੀ ਰੇਣ ਹੋਵੀਜੈ ॥
آپُ مِٹاءِ مِلیجےَ --	----	ਆਪੁ ਮਿਟਾਇ ਮਿਲੀਜੈ ॥
اندِنُ دھِیائیۓَ نامُ --	----	ਅਨਦਿਨੁ ਧਿਆਈਐ ਨਾਮੁ ॥
سپھل نانک اِہُ کامُ --4--33--44--	----	ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
کارن کرن کرِیم --	----	ਕਾਰਨ ਕਰਨ ਕਰੀਮ ॥
سرب پرّتپال رہِیم[1] -- | [1]رحِیم-	----	ਸਰਬ ਪ੍ਰਤਿਪਾਲ ਰਹੀਮ ॥
الہ الکھ اپار --	----	ਅਲਹ ਅਲਖ ਅਪਾਰ ॥
کھُدِ[1] کھُداءِ[2] وڈ بیسُمار[3] --1-- | [1]خُدِ- [2]خُداءِ- [3]بیشُمار-	----	ਖੁਦਿ ਖੁਦਾਇ ਵਡ ਬੇਸੁਮਾਰ ॥੧॥
اوُں نمو بھگونّت گُسائی --	----	ਓੁੰ ਨਮੋ ਭਗਵੰਤ ਗੁਸਾਈ ॥
کھالکُ[1] روِ رہِیا سرب ٹھائی --1-- رہاءُ -- | [1]خالقُ-	Page# [897]	ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
جگنّناتھ جگجِیون مادھو --	----	ਜਗੰਨਾਥ ਜਗਜੀਵਨ ਮਾਧੋ ॥

بھ ءُ بھنّجن رِد ماہِ ارادھو ـــ	----	ਭਉ ਭੰਜਨ ਰਿਦ ਮਾਹਿ ਅਰਾਧੋ ॥
رِکھیکیس گوپال گووِنّد[1] ـــ | [1]گووِنّد۔	----	ਰਿਖੀਕੇਸ ਗੋਪਾਲ ਗੋੁਵਿੰਦ ॥
پُورن سربتّر مُکنّد ـــ2ـــ	----	ਪੂਰਨ ਸਰਬਤ੍ਰ ਮੁਕੰਦ ॥੨॥
مِہروان مئُلا تُوہی ایکُ ـــ	----	ਮਿਹਰਵਾਨ ਮਉਲਾ ਤੂਹੀ ਏਕ ॥
پِیرپَیکانْبر سیکھ ـــ	----	ਪੀਰ ਪੈਕਾਂਬਰ ਸੇਖ ॥
دِلا کا مالکُ کرے ہاکُ ـــ	----	ਦਿਲਾ ਕਾ ਮਾਲਕੁ ਕਰੇ ਹਾਕੁ ॥
کُران[1] کتیب تے پاکُ ـــ3ـــ | [1]قُران۔	----	ਕੁਰਾਨ ਕਤੇਬ ਤੇ ਪਾਕੁ ॥੩॥
نارائِڑ نرہر دئِیال ـــ	----	ਨਾਰਾਇਣ ਨਰਹਰ ਦਇਆਲ ॥
رمت رام گھٹ گھٹ آدھار ـــ	----	ਰਮਤ ਰਾਮ ਘਟ ਘਟ ਆਧਾਰ ॥
باسُدیو بست سبھ ٹھاءِ ـــ	----	ਬਾਸੁਦੇਵ ਬਸਤ ਸਭ ਠਾਇ ॥
لِیلا کِچھُ لکھی ن جاءِ ـــ4ـــ	----	ਲੀਲਾ ਕਿਛੁ ਲਖੀ ਨ ਜਾਇ ॥੪॥
مِہر دئِیا کرِ کرنَیہار ـــ	----	ਮਿਹਰ ਦਇਆ ਕਰਿ ਕਰਨੈਹਾਰ ॥
بھگتِ بنّدگی دیہِ سِرجنْہار ـــ	----	ਭਗਤਿ ਬੰਦਗੀ ਦੇਹਿ ਸਿਰਜਣਹਾਰ ॥
کہُ نانک گُرِ کھوئے بھرم ـــ	----	ਕਹੁ ਨਾਨਕ ਗੁਰਿ ਖੋਏ ਭਰਮ ॥
ایکو الہُ پاربّرہم ـــ5ـــ34ـــ45ـــ	----	ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
رامکلی مہلا[1] 5 ـــ | [1]محلا۔	----	ਰਾਮਕਲੀ ਮਹਲਾ ੫ ॥
کوٹِ جنم کے بنسے پاپ ـــ	----	ਕੋਟਿ ਜਨਮ ਕੇ ਬਿਨਸੇ ਪਾਪ ॥
ہرِ ہرِ جپت ناہی سنّتاپ ـــ	----	ਹਰਿ ਹਰਿ ਜਪਤ ਨਾਹੀ ਸੰਤਾਪ ॥
گُر کے چرن کمل منِ وسے ـــ	----	ਗੁਰ ਕੇ ਚਰਨ ਕਮਲ ਮਨਿ ਵਸੇ ॥

مہا بِکار تن تے سبھِ نسے --1--	----	ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥
گوپال کو جس گاءُ پرانْی --	----	ਗੋਪਾਲ ਕੋ ਜਸੁ ਗਾਉ ਪ੍ਰਾਣੀ ॥
اکتھ کتھا ساچی پربھ پُورن جوتی جوتِ سمانْی --1-- رہاءُ --	----	ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥
ترِسنا بھُوکھ سبھ ناسی --	----	ਤ੍ਰਿਸਨਾ ਭੂਖ ਸਭ ਨਾਸੀ ॥
سنّت پرسادِ جپیا اِبناسی --	----	ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥
رَینِ دِنس پربھ سیو کمانی --	----	ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥
ہرِ ملنْے کی ایہ نِیسانی[1] --2-- | [1]نِیشانی-	----	ਹਰਿ ਮਿਲਣੈ ਕੀ ਏਹ ਨੀਸਾਨੀ ॥੨॥
مٹے جنّجال[1] ہوئے پربھ دئیال -- | [1]زنجال-	----	ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥
گُر کا درسن دیکھِ نہال --	----	ਗੁਰ ਕਾ ਦਰਸਨੁ ਦੇਖਿ ਨਿਹਾਲ ॥
پرا پُوربلا کرمُ بنْ آئیا --	----	ਪਰਾ ਪੂਰਬਲਾ ਕਰਮੁ ਬਣਿ ਆਇਆ ॥
ہرِ کے گُنْ نِت رسنا گائیا --3--	----	ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥
ہرِ کے سنّت سدا پروانْ --	----	ਹਰਿ ਕੇ ਸੰਤ ਸਦਾ ਪਰਵਾਣੁ ॥
سنّت جنا مستکِ نیسانْ[1] -- | [1]نِیشانُ-	----	ਸੰਤ ਜਨਾ ਮਸਤਕਿ ਨੀਸਾਣੁ ॥
داس کی رینْ پائے جے کوءِ --	----	ਦਾਸ ਕੀ ਰੇਣੁ ਪਾਏ ਜੇ ਕੋਇ ॥
نانک تِس کی پرم گتِ ہوءِ --4--35--46--	----	ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
درسن کءُ جائیۓ کربانُ[1] -- | [1]قُربانُ-	----	ਦਰਸਨ ਕਉ ਜਾਈਐ ਕੁਰਬਾਨੁ ॥

چرن کمل ہردے دھرِ دھیانُ --	----	ਚਰਨ ਕਮਲ ਹਿਰਦੈ ਧਰਿ ਧਿਆਨੁ ॥
دھُورِ سنّتن کی مستکِ لاءِ --	----	ਧੂਰਿ ਸੰਤਨ ਕੀ ਮਸਤਕਿ ਲਾਇ ॥
جنم جنم کی دُرمتِ ملُ جاءِ --1--	----	ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥
جِس بھیٹت مٹے ابھمانُ --	----	ਜਿਸੁ ਭੇਟਤ ਮਿਟੈ ਅਭਿਮਾਨੁ ॥
پاربرّہمُ سبھُ ندری آوے کرِ کرپا پُورن بھگوان --1-- رہاءُ --	----	ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥
گُر کی کیرتِ جپیۓ ہر ناءُ --	----	ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥
گُر کی بھگتِ سدا گُن گاءُ --	----	ਗੁਰ ਕੀ ਭਗਤਿ ਸਦਾ ਗੁਣ ਗਾਉ ॥
گُر کی سُرتِ نِکٹِ کرِ جانُ --	----	ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥
گُر کا سبدُ ستِ کرِ مانُ --2--	----	ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥
گُر بچنی سمسرِ سُکھ دُوکھ --	----	ਗੁਰ ਬਚਨੀ ਸਮਸਰਿ ਸੁਖ ਦੂਖ ॥
کدے ن بیاپے ترِسنا بھُوکھ --	----	ਕਦੇ ਨ ਬਿਆਪੈ ਤ੍ਰਿਸਨਾ ਭੂਖ ॥
منِ سنّتوکھُ سبدِ گُر راجے --	----	ਮਨਿ ਸੰਤੋਖੁ ਸਬਦਿ ਗੁਰ ਰਾਜੇ ॥
جپ گوبِنّدُ پڑدے سبھِ کاجے --3--	----	ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥
گُرُ پرمیسرُ گُرُ گووِنّدُ --	----	ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥
گُرُ داتا دئیال بکھسِنّدُ[1] -- | ۱بخشِندہ	----	ਗੁਰੁ ਦਾਤਾ ਦਇਆਲ ਬਖਸਿੰਦੁ ॥
گُر چرنی جا کا منُ لاگا --	----	ਗੁਰ ਚਰਨੀ ਜਾ ਕਾ ਮਨੁ ਲਾਗਾ ॥
نانک داس تِس پُورن بھاگا --47--36--4--	----	ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥

رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
کِس بھرواسےَ بِچرہِ بھون --	Page# [898]	ਕਿਸੁ ਭਰਵਾਸੈ ਬਿਚਰਹਿ ਭਵਨ ॥
مُوڑ مُگدھ تیرا سنّگی کون --	----	ਮੂੜ ਮੁਗਧ ਤੇਰਾ ਸੰਗੀ ਕਵਨ ॥
رامُ سنّگی تِس گتِ نہی جانہِ --	----	ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥
پنّچ بٹوارے سے مِیت کرِ مانہِ --1--	----	ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥
سو گھرُ سیوِ جِتُ اُدھرہِ مِیت --	----	ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥
گُنڑ گووِنّد روِیئہِ دِنُ راتی		ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ
سادھسنّگِ کرِ من کی پّرِیتِ --1-- رہاءُ --	----	ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
جنمُ بِہانو اہنّکارِ ارُ وادِ --	----	ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥
تّرِپتِ ن آوےَ بِکھیا سادِ --	----	ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥
بھرمت بھرمت مہا دُکھُ پائِیا --	----	ਭਰਮਤ ਭਰਮਤ ਮਹਾ ਦੁਖੁ ਪਾਇਆ ॥
تری ن جائی دُتر مائِیا --2--	----	ਤਰੀ ਨ ਜਾਈ ਦੁਤਰ ਮਾਇਆ ॥੨॥
کامِ ن آوےَ سُ کار کماوےَ --	----	ਕਾਮਿ ਨ ਆਵੈ ਸੁ ਕਾਰ ਕਮਾਵੈ ॥
آپِ بِیجِ آپے ہی کھاوےَ --	----	ਆਪਿ ਬੀਜਿ ਆਪੇ ਹੀ ਖਾਵੈ ॥
راکھن کءُ دُوسر نہی کوءِ --	----	ਰਾਖਨ ਕਉ ਦੂਸਰ ਨਹੀ ਕੋਇ ॥
تءُ نِسترےَ جءُ کِرپا ہوءِ --3--	----	ਤਉ ਨਿਸਤਰੈ ਜਉ ਕਿਰਪਾ ਹੋਇ ॥੩॥
پتِت پُنِیت پّربھ تیرو نامُ --	----	ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥
اپنے داس کءُ کیِجےَ دانُ --	----	ਅਪਨੇ ਦਾਸ ਕਉ ਕੀਜੈ ਦਾਨੁ ॥

کرِ کرِپا پّربھ گتِ کرِ میری --	----	ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥
سرنِ گہی نانک پّربھ تیری --4--37--48--	----	ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
اِہ لوکے سُکھُ پائِیا --	----	ਇਹ ਲੋਕੇ ਸੁਖੁ ਪਾਇਆ ॥
نہی بھیٹت دھرم رائِیا --	----	ਨਹੀ ਭੇਟਤ ਧਰਮ ਰਾਇਆ ॥
ہرِ درگہ سوبھاونّت --	----	ਹਰਿ ਦਰਗਹ ਸੋਭਾਵੰਤ ॥
پھُنِ گربھِ ناہی بسنّت --1--	----	ਫੁਨਿ ਗਰਭਿ ਨਾਹੀ ਬਸੰਤ ॥੧॥
جانی سنّت کی مِترّائی --	----	ਜਾਨੀ ਸੰਤ ਕੀ ਮਿਤ੍ਰਾਈ ॥
کرِ کرِپا دِینو ہرِ ناما پُوربِ سنّجوگِ مِلائی --1-- رہاءُ --	----	ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
گُر کے چرنِ چِتُ لاگا --	----	ਗੁਰ ਕੈ ਚਰਣਿ ਚਿਤੁ ਲਾਗਾ ॥
دھنّنِ دھنّنِ سنّجوگُ سبھاگا --	----	ਧੰਨਿ ਧੰਨਿ ਸੰਜੋਗੁ ਸਭਾਗਾ ॥
سنّت کی دھُورِ لاگی میرے ماتھے --	----	ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
کِلبِکھ دُکھ سگلے میرے لاتھے --2--	----	ਕਿਲਬਿਖ ਦੁਖ ਸਗਲੇ ਮੇਰੇ ਲਾਥੇ ॥੨॥
سادھ کی سچُ ٹہل کمانی --	----	ਸਾਧ ਕੀ ਸਚੁ ਟਹਲ ਕਮਾਨੀ ॥
تب ہوئے من سُدھ پرانی --	----	ਤਬ ਹੋਏ ਮਨ ਸੁਧ ਪਰਾਨੀ ॥
جن کا سپھل درسُ ڈِیٹھا --	----	ਜਨ ਕਾ ਸਫਲ ਦਰਸੁ ਡੀਠਾ ॥
نامُ پّربھُو کا گھٹِ گھٹِ وُوٹھا --3--	----	ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥

مِٹانے سبھِ کلِ کلیس --	----	ਮਿਟਾਨੇ ਸਭਿ ਕਲਿ ਕਲੇਸ ॥
جِس تے اُپجے تِسُ مہِ پرویس --	----	ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
پرگٹے آنُوپ گووِند[1] -- | [1]گووِند-	----	ਪ੍ਰਗਟੇ ਆਨੂਪ ਗੋੁਵਿੰਦ ॥
پربھ پُورے نانک بکھسِنّد[1] --4--38--49-- | [1]بخشِندہ-	----	ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
گئُو کءُ چارے سارۄُولُ --	----	ਗਊ ਕਉ ਚਾਰੇ ਸਾਰਦੂਲੁ ॥
کئُڈی کا لکھ ہُویا مُولُ --	----	ਕਉਡੀ ਕਾ ਲਖ ਹੂਆ ਮੂਲੁ ॥
بکری کءُ ہستی پرِتپالے --	----	ਬਕਰੀ ਕਉ ਹਸਤੀ ਪ੍ਰਤਿਪਾਲੇ ॥
اپنا پربھُ ندرِ نہالے --1--	----	ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
کرِپا نِدھان پرِیتم پربھ میرے --	----	ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
برنِ ن ساکءُ بہُ گُن تیرے --1-- رہاءُ --	----	ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥
دِیست ماسُ ن کھاءِ بِلائی --	----	ਦੀਸਤ ਮਾਸੁ ਨ ਖਾਇ ਬਿਲਾਈ ॥
مہا کسابِ[1] چھُری سٹِ پائی -- | [1]قصابِ-	----	ਮਹਾ ਕਸਾਬਿ ਛੁਰੀ ਸਟਿ ਪਾਈ ॥
کرنْہار پربھُ ہردے وُوٹھا --	----	ਕਰਣਹਾਰ ਪ੍ਰਭੁ ਹਿਰਦੈ ਵੂਠਾ ॥
پھاتھی مچھُلی کا جالا تُوٹا --2--	----	ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
سُوکے کاسٹ ہرے چلُول --	----	ਸੂਕੇ ਕਾਸਟ ਹਰੇ ਚਲੂਲ ॥
اُوچے تھلِ پھُولے کمل انُوپ --	----	ਊਚੈ ਥਲਿ ਫੂਲੇ ਕਮਲ ਅਨੂਪ ॥

اگنِ نِواری ستِگر دیو ـــ	----	ਅਗਨਿ ਨਿਵਾਰੀ ਸਤਿਗੁਰ ਦੇਵ ॥
سیوکُ اپنی لائِئو سیو ـــ3ـــ	----	ਸੇਵਕੁ ਅਪਨੀ ਲਾਇਓ ਸੇਵ ॥੩॥
اکِرتگھنٹا کا کرے اُدھارُ ـــ	----	ਅਕਿਰਤਘਣਾ ਕਾ ਕਰੇ ਉਧਾਰੁ ॥
پّربھُ میرا ہےَ سدا دِئیارُ ـــ	----	ਪ੍ਰਭੁ ਮੇਰਾ ਹੈ ਸਦਾ ਦਇਆਰੁ ॥
سنّت جنا کا سدا سہائی ـــ	----	ਸੰਤ ਜਨਾ ਕਾ ਸਦਾ ਸਹਾਈ ॥
چرن کمل نانک سرنٹائی ـــ4ـــ39ـــ50ـــ	----	ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥
رامکلی مہلا[1] 5 ـــ | [1]محلا۔	----	ਰਾਮਕਲੀ ਮਹਲਾ ੫ ॥
پنّج سِنّگھ راکھے پّربھ مارِ ـــ	----	ਪੰਚ ਸਿੰਘ ਰਾਖੇ ਪ੍ਰਭ ਮਾਰਿ ॥
دس بِگھیاڑی لئی نِوارِ ـــ	Page# [899]	ਦਸ ਬਿਘਿਆੜੀ ਲਈ ਨਿਵਾਰਿ ॥
تِینِ آورت کی چُوکی گھیر ـــ	----	ਤੀਨਿ ਆਵਰਤ ਕੀ ਚੂਕੀ ਘੇਰ ॥
سادھسنّگِ چُوکے بھےَ پھیر ـــ1ـــ	----	ਸਾਧਸੰਗਿ ਚੂਕੇ ਭੈ ਫੇਰ ॥੧॥
سِمرِ سِمرِ جِیوا گووِنّد ـــ	----	ਸਿਮਰਿ ਸਿਮਰਿ ਜੀਵਾ ਗੋਵਿੰਦ ॥
کرِ کِرپا راکھِئو داسُ اپنا سدا سدا ساچا بکھسِنّد[1] ـــ1ـــ رہاءُ ـــ | [1]بخشِنّد۔	----	ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥
داجھِ گئے تّرِنْ پاپ سُمیر ـــ	----	ਦਾਝਿ ਗਏ ਤ੍ਰਿਣ ਪਾਪ ਸੁਮੇਰ ॥
جپِ جپِ نامُ پُوجے پّربھ پیَر ـــ	----	ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥
اند رُوپ پّرگِٹئو سبھ تھانِ ـــ	----	ਅਨਦ ਰੂਪ ਪ੍ਰਗਟਿਓ ਸਭ ਥਾਨਿ ॥
پّریم بھگتِ جوری سُکھ مانِ ـــ2ـــ	----	ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥੨॥

ساگرُ ترِئو باچھر کھوج --	----	ਸਾਗਰੁ ਤਰਿਓ ਬਾਛਰ ਖੋਜ ॥
کھیدُ ن پائِئو نہ پھُنِ روج[1] -- | روز[1]-	----	ਖੇਦੁ ਨ ਪਾਇਓ ਨਹ ਫੁਨਿ ਰੋਜ ॥
سِنّدھُ سمائِئو گھٹُکے ماہِ --	----	ਸਿੰਧੁ ਸਮਾਇਓ ਘਟੁਕੇ ਮਾਹਿ ॥
کرنْہار کءُ کِچھُ اچرجُ ناہِ --3--	----	ਕਰਣਹਾਰ ਕਉ ਕਿਛੁ ਅਚਰਜੁ ਨਾਹਿ ॥੩॥
جءُ چھُوٹءُ تءُ جاءِ پئِیال --	----	ਜਉ ਛੂਟਉ ਤਉ ਜਾਇ ਪਇਆਲ ॥
جءُ کاڈھِئو تءُ ندرِ نِہال --	----	ਜਉ ਕਾਢਿਓ ਤਉ ਨਦਰਿ ਨਿਹਾਲ ॥
پاپ پُنّن ہمرےَ وسِ ناہِ --	----	ਪਾਪ ਪੁੰਨ ਹਮਰੈ ਵਸਿ ਨਾਹਿ ॥
رسکِ رسکِ نانک گُنْ گاہِ --51--40--4--	----	ਰਸਕਿ ਰਸਕਿ ਨਾਨਕ ਗੁਣ ਗਾਹਿ ॥੪॥੪੦॥੫੧॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
نا تنُ تیرا نا منُ توہِ --	----	ਨਾ ਤਨੁ ਤੇਰਾ ਨਾ ਮਨੁ ਤੋਹਿ ॥
مائِیا موہِ بِیاپِیا دھوہِ --	----	ਮਾਇਆ ਮੋਹਿ ਬਿਆਪਿਆ ਧੋਹਿ ॥
کُدم کرےَ گاڈر جِءُ چھیل --	----	ਕੁਦਮ ਕਰੈ ਗਾਡਰ ਜਿਉ ਛੇਲ ॥
اچِنّتُ جالُ کالُ چکّرُ پیل --1--	----	ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥
ہرِ چرن کمل سرناءِ منا --	----	ਹਰਿ ਚਰਨ ਕਮਲ ਸਰਨਾਇ ਮਨਾ ॥
رام نامُ جپِ سنّگِ سہائی گُرمُکھِ پاوہِ ساچُ دھنا --1-- رہاءُ --	----	ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥
اُونے کاج ن ہووت پُورے --	----	ਊਨੇ ਕਾਜ ਨ ਹੋਵਤ ਪੂਰੇ ॥
کامِ کرّودھِ مدِ سد ہی جھُورے --	----	ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥

کرے بِکار جیئڑے کےَ تائی -- ---- ਕਰੈ ਬਿਕਾਰ ਜੀਅਰੇ ਕੈ ਤਾਈ ॥

گاپھل[1] سنگِ ن تسُویا جائی --2-- | ---- ਗਾਫਲ ਸੰਗਿ ਨ ਤਸੁਆ ਜਾਈ ॥੨॥

[1]غافل-

دھرت دھوہ انِک چھل جانےَ -- ---- ਧਰਤ ਧੋਹ ਅਨਿਕ ਛਲ ਜਾਨੈ ॥

کئُڑی کئُڑی کءُ کھاکُ[1] سِرِ چھانےَ -- | ---- ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥

[1]خاکُ-

جِنِ دِییا تسےَ ن چیتےَ مُولِ -- ---- ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥

مِتھِیا لوبھُ ن اُترےَ سُولُ --3-- ---- ਮਿਥਿਆ ਲੋਭੁ ਨ ਉਤਰੈ ਸੂਲੁ ॥੩॥

پاربرّہم جب بھئے دئِیال -- ---- ਪਾਰਬ੍ਰਹਮ ਜਬ ਭਏ ਦਇਆਲ ॥

اِہُ منُ ہویا سادھ روال -- ---- ਇਹੁ ਮਨੁ ਹੋਆ ਸਾਧ ਰਵਾਲ ॥

ہست کمل لڑِ لینو لاءِ -- ---- ਹਸਤ ਕਮਲ ਲੜਿ ਲੀਨੋ ਲਾਇ ॥

نانک ساچےَ ساچِ سماءِ
--52--41--4-- ---- ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥

رامکلی مہلا[1] 5 -- | [1]محلا- ---- ਰਾਮਕਲੀ ਮਹਲਾ ੫ ॥

راجا رام کی سرناءِ -- ---- ਰਾਜਾ ਰਾਮ ਕੀ ਸਰਣਾਇ ॥

نِربھءُ بھئے گوبِند گُن گاوت
سادھسنگ دُکھُ جاءِ --1-- رہاءُ -- ---- ਨਿਰਭਉ ਭਏ ਗੋਬਿੰਦ ਗੁਨ ਗਾਵਤ
ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥

جا کےَ رامُ بسےَ من ماہی -- ---- ਜਾ ਕੈ ਰਾਮੁ ਬਸੈ ਮਨ ਮਾਹੀ ॥

سو جنُ دُترُ پیکھت ناہی -- ---- ਸੋ ਜਨੁ ਦੁਤਰੁ ਪੇਖਤ ਨਾਹੀ ॥

سگلے کاج سوارے اپنے -- ---- ਸਗਲੇ ਕਾਜ ਸਵਾਰੇ ਅਪਨੇ ॥

ہرِ ہرِ نامُ رسن نِت جپنے --1--	----	ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥੧॥
جِس کےَ مستکِ ہاتھُ گُرُ دھرے َ --	----	ਜਿਸ ਕੈ ਮਸਤਕਿ ਹਾਥੁ ਗੁਰੁ ਧਰੈ ॥
سو داسُ ادیسا کاہے کرے َ --	----	ਸੋ ਦਾਸੁ ਅਦੇਸਾ ਕਾਹੇ ਕਰੈ ॥
جنم مرنڑ کی چُوکی کانڑِ --	----	ਜਨਮ ਮਰਣ ਕੀ ਚੂਕੀ ਕਾਣਿ ॥
پُورے َ گُر اُوپرِ کُربانڑ[1] --2-- | [1]قُربانڑ-	----	ਪੂਰੈ ਗੁਰ ਊਪਰਿ ਕੁਰਬਾਣ ॥੨॥
گُرُ پریسرُ بھیٹِ نِہال --	----	ਗੁਰੁ ਪਰਮੇਸਰੁ ਭੇਟਿ ਨਿਹਾਲ ॥
سو درسنُ پائے جِسُ ہوءِ دئِیالُ --	----	ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ ॥
پاربّرہمُ جِسُ کِرپا کرے َ --	----	ਪਾਰਬ੍ਰਹਮੁ ਜਿਸੁ ਕਿਰਪਾ ਕਰੈ ॥
سادھسنّگِ سو بھوجلُ ترے َ --3--	----	ਸਾਧਸੰਗਿ ਸੋ ਭਵਜਲੁ ਤਰੈ ॥੩॥
انّمرِتُ پِیوہُ سادھ پِیارے --	----	ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥
مُکھ اُوجل ساچے َ دربارے --	----	ਮੁਖ ਊਜਲ ਸਾਚੈ ਦਰਬਾਰੇ ॥
اند کرہُ تجِ سگل بِکار --	----	ਅਨਦ ਕਰਹੁ ਤਜਿ ਸਗਲ ਬਿਕਾਰ ॥
نانک ہرِ جپِ اُترہُ پارِ --53--42--4--	----	ਨਾਨਕ ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
اِینّدھن[1] تے بَیسنّترُ بھاگے َ -- | [1]اِینّدھن-	Page# [900]	ਈਧਨ ਤੇ ਬੈਸੰਤਰੁ ਭਾਗੈ ॥
ماٹی کءُ جلُ دہ دِس تیاگے َ --	----	ਮਾਟੀ ਕਉ ਜਲੁ ਦਹ ਦਿਸ ਤਿਆਗੈ ॥
اُوپرِ چرن تلے َ آکاسُ --	----	ਊਪਰਿ ਚਰਨ ਤਲੈ ਆਕਾਸੁ ॥
گھٹ مہِ سِنّدھُ کیِئو پرگاسُ --1--	----	ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥

اَیسا سنمّرتھُ ہرِ جیءُ آپ --	----	ਐਸਾ ਸੰਮ੍ਰਥੁ ਹਰਿ ਜੀਉ ਆਪਿ ॥
نِمکھ ن بِسرے جیء بھگتن کے		ਨਿਮਖ ਨ ਬਿਸਰੈ ਜੀਅ ਭਗਤਨ ਕੈ
آٹھ پہر من تا کءُ جاپِ --1-- رہاءُ --	----	ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
پّرتھمے ماکھنُ پاچھے دُودھ --	----	ਪ੍ਰਥਮੇ ਮਾਖਨੁ ਪਾਛੈ ਦੂਧੁ ॥
مَیلُو کینو سابُنُ[1] سُودھ -- | صابُن[1]-	----	ਮੈਲੂ ਕੀਨੋ ਸਾਬੁਨੁ ਸੂਧੁ ॥
بھے تے نِربھءُ ڈرتا پھِرے --	----	ਭੈ ਤੇ ਨਿਰਭਉ ਡਰਤਾ ਫਿਰੈ ॥
ہونْدی کءُ اَنْہونْدی ہِرے --2--	----	ਹੋਂਦੀ ਕਉ ਅਣਹੋਂਦੀ ਹਿਰੈ ॥੨॥
دیہی گُپت بِدیہی دِسے --	----	ਦੇਹੀ ਗੁਪਤ ਬਿਦੇਹੀ ਦੀਸੈ ॥
سگلے ساج کرت جگدِسے --	----	ਸਗਲੇ ਸਾਜਿ ਕਰਤ ਜਗਦੀਸੈ ॥
ٹھگنْہار اَنْٹھگدا ٹھاگے --	----	ਠਗਣਹਾਰ ਅਣਠਗਦਾ ਠਾਗੈ ॥
بِنُ وکھر پھِرِ پھِرِ اُٹھ لاگے --3--	----	ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
سنْت سبھا مِل کرہُ بکھِیانْ --	----	ਸੰਤ ਸਭਾ ਮਿਲਿ ਕਰਹੁ ਬਖਿਆਣ ॥
سِنمْرِتِ ساست بید پُرانْ --	----	ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥
بّرہم بیچارُ بیچارے کوءِ --	----	ਬ੍ਰਹਮ ਬੀਚਾਰੁ ਬੀਚਾਰੇ ਕੋਇ ॥
نانک تا کی پرم گتِ ہوءِ --54--43--4--	----	ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥
رامکلی مہلا[1] 5 -- | محلا[1]-	----	ਰਾਮਕਲੀ ਮਹਲਾ ੫ ॥
جو تِس بھاوے سو تھِیا --	----	ਜੋ ਤਿਸੁ ਭਾਵੈ ਸੋ ਥੀਆ ॥

سدا سدا ہرِ کی سرݨائی
پّربھ بِنُ ناہی آن بییا --1-- رہاءُ --

ਸਦਾ ਸਦਾ ਹਰਿ ਕੀ ਸਰਣਾਈ
ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥

پُتُ کلتّر لکھمی دِسےَ
اِن مہِ کچھُو ن سنّگِ لییا --

ਪੁਤੁ ਕਲਤ੍ਰੁ ਲਖਿਮੀ ਦੀਸੈ
ਇਨ ਮਹਿ ਕਿਛੂ ਨ ਸੰਗਿ ਲੀਆ ॥

بکھےَ ٹھگئُری کھاءِ بھُلانا
مائِیا منّدرُ تیاگِ گئِیا --1--

ਬਿਖੈ ਠਗਉਰੀ ਖਾਇ ਭੁਲਾਨਾ
ਮਾਇਆ ਮੰਦਰੁ ਤਿਆਗਿ ਗਇਆ ॥੧॥

نِنّدا کرِ کرِ بہُتُ وِگُوتا
گربھ جونِ مہِ کِرتِ پئِیا --

ਨਿੰਦਾ ਕਰਿ ਕਰਿ ਬਹੁਤੁ ਵਿਗੂਤਾ
ਗਰਭ ਜੋਨਿ ਮਹਿ ਕਿਰਤਿ ਪਇਆ ॥

پُرب کماݨے چھوڈہِ ناہی
جمدُوتِ گّراسِئو مہا بھئِیا --2--

ਪੁਰਬ ਕਮਾਣੇ ਛੋਡਹਿ ਨਾਹੀ
ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥

بولےَ جھُوٹھُ کماوےَ اورا
ترِسن ن بُوجھےَ بہُتُ ہئِیا[1] -- | حئِیا[1]

ਬੋਲੈ ਝੂਠੁ ਕਮਾਵੈ ਅਵਰਾ
ਤ੍ਰਿਸਨ ਨ ਬੂਝੈ ਬਹੁਤੁ ਹਇਆ ॥

اسادھ روگُ اُپجِیا سنّت دُوکھنِ
دیہ بِناسی مہا کھئِیا --3--

ਅਸਾਧ ਰੋਗੁ ਉਪਜਿਆ ਸੰਤ ਦੂਖਨਿ
ਦੇਹ ਬਿਨਾਸੀ ਮਹਾ ਖਇਆ ॥੩॥

جِنہِ نِواجے[1] تِن ہی ساجے
آپے کینے سنّت جئِیا -- | نِوازے[1]

ਜਿਨਹਿ ਨਿਵਾਜੇ ਤਿਨ ਹੀ ਸਾਜੇ
ਆਪੇ ਕੀਨੇ ਸੰਤ ਜਇਆ ॥

نانک داس کنّٹھِ لاءِ راکھے
کرِ کرِپا پاربّرہم مئِیا --4--44--55--

ਨਾਨਕ ਦਾਸ ਕੰਠਿ ਲਾਇ ਰਾਖੇ
ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥

رامکلی مہلا[1] 5 -- | محلا[1]

ਰਾਮਕਲੀ ਮਹਲਾ ੫ ॥

اَیسا پُورا گُردےءُ سہائی ۔۔	----	ਐਸਾ ਪੂਰਾ ਗੁਰਦੇਉ ਸਹਾਈ ॥
جا کا سِمرنُ بِرتھا ن جائی ۔۔1۔۔ رہاءُ ۔۔	----	ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥
درسنُ پیکھت ہوءِ نِہالُ ۔۔	----	ਦਰਸਨੁ ਪੇਖਤ ਹੋਇ ਨਿਹਾਲੁ ॥
جا کی دھُورِ کاٹےَ جم جالُ ۔۔	----	ਜਾ ਕੀ ਧੂਰਿ ਕਾਟੈ ਜਮ ਜਾਲੁ ॥
چرن کمل بسے میرے من کے ۔۔	----	ਚਰਨ ਕਮਲ ਬਸੇ ਮੇਰੇ ਮਨ ਕੇ ॥
کارج سوارے سگلے تن کے ۔۔1۔۔	----	ਕਾਰਜ ਸਵਾਰੇ ਸਗਲੇ ਤਨ ਕੇ ॥੧॥
جا کےَ مستکِ راکھےَ ہاتھُ ۔۔	----	ਜਾ ਕੈ ਮਸਤਕਿ ਰਾਖੈ ਹਾਥੁ ॥
پ٘ربھُ میرو اناتھ کو ناتھُ ۔۔	----	ਪ੍ਰਭੁ ਮੇਰੋ ਅਨਾਥ ਕੋ ਨਾਥੁ ॥
پتِت اُدھارنُ ک٘رِپا نِدھانُ ۔۔	----	ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥
سدا سدا جائیئےَ کُربانُ[1] ۔۔2۔۔ | [1]قُربانُ۔	----	ਸਦਾ ਸਦਾ ਜਾਈਐ ਕੁਰਬਾਨੁ ॥੨॥
نِرمل منّتُ دےءِ جِسُ دانُ ۔۔	----	ਨਿਰਮਲ ਮੰਤੁ ਦੇਇ ਜਿਸੁ ਦਾਨੁ ॥
تجہِ بِکار بنسےَ ابھِمانُ ۔۔	----	ਤਜਹਿ ਬਿਕਾਰ ਬਿਨਸੈ ਅਭਿਮਾਨੁ ॥
ایکُ دھِیائیئےَ سادھ کےَ سنّگِ ۔۔	----	ਏਕੁ ਧਿਆਈਐ ਸਾਧ ਕੈ ਸੰਗਿ ॥
پاپ بِناسے نام کےَ رنّگِ ۔۔3۔۔	----	ਪਾਪ ਬਿਨਾਸੇ ਨਾਮ ਕੈ ਰੰਗਿ ॥੩॥
گُر پرمیسُر سگل نِواس ۔۔	----	ਗੁਰ ਪਰਮੇਸੁਰ ਸਗਲ ਨਿਵਾਸ ॥
گھٹِ گھٹِ روِ رہِیا گُنھتاس ۔۔	----	ਘਟਿ ਘਟਿ ਰਵਿ ਰਹਿਆ ਗੁਣਤਾਸ ॥
درسُ دیہِ دھارءُ پ٘ربھ آس ۔۔	----	ਦਰਸੁ ਦੇਹਿ ਧਾਰਉ ਪ੍ਰਭ ਆਸ ॥
نِت نانکُ چِتوےَ سچُ ارداسِ[1] ۔۔4۔۔45۔۔56۔۔ | [1]عرداسِ۔	----	ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥

راگ رامکلی مہلا[1] 5 گھرُ 2 دُپدے | محلا[1]	----	ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ
ੴ ستِگُر پّرسادِ --	Page# [901]	ੴ ਸਤਿਗੁਰ ਪ੍ਰਸਾਦਿ ॥
گاوہُ رام کے گُنّ گیت --	----	ਗਾਵਹੁ ਰਾਮ ਕੇ ਗੁਣ ਗੀਤ ॥
نامُ جپت پرم سُکھُ پائیئے آوا گئُنُّ مٹے میرے مِیت --1-- رہاءُ --	----	ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥
گُنّ گاوت ہووت پرگاسُ --	----	ਗੁਣ ਗਾਵਤ ਹੋਵਤ ਪਰਗਾਸੁ ॥
چرن کمل مہِ ہوءِ نِواسُ --1--	----	ਚਰਨ ਕਮਲ ਮਹਿ ਹੋਇ ਨਿਵਾਸੁ ॥੧॥
سنتسنّگتِ مہِ ہوءِ اُدھارُ --	----	ਸੰਤਸੰਗਤਿ ਮਹਿ ਹੋਇ ਉਧਾਰੁ ॥
نانک بھوجلُ اُترسِ پارِ --57--1--2--	----	ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥
رامکلی مہلا[1] 5 -- | محلا[1]	----	ਰਾਮਕਲੀ ਮਹਲਾ ੫ ॥
گُرُ پُورا میرا گُرُ پُورا --	----	ਗੁਰੁ ਪੂਰਾ ਮੇਰਾ ਗੁਰੁ ਪੂਰਾ ॥
رام نامُ جپِ سدا سُہیلے سگل بِناسے روگ کُورا --1-- رہاءُ --	----	ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
ایکُ ارادھہُ ساچا سوءِ --	----	ਏਕੁ ਅਰਾਧਹੁ ਸਾਚਾ ਸੋਇ ॥
جا کی سرنِ سدا سُکھُ ہوءِ --1--	----	ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥
نِید سُہیلی نام کی لاگی بھُوکھ --	----	ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥
ہرِ سِمرت بِنسے سبھ دُوکھ --2--	----	ਹਰਿ ਸਿਮਰਤ ਬਿਨਸੇ ਸਭ ਦੂਖ ॥੨॥

سہجِ اننّد کرہُ میرے بھائی --	----	ਸਹਜਿ ਅਨੰਦ ਕਰਹੁ ਮੇਰੇ ਭਾਈ ॥
گُرِ پُورے سبھ چِنّت مِٹائی --3--	----	ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥
آٹھ پہر پرّبھ کا جپُ جاپِ --	----	ਆਠ ਪਹਰ ਪ੍ਰਭ ਕਾ ਜਪੁ ਜਾਪਿ ॥
نانک راکھا ہویا آپِ --4--2--58--	----	ਨਾਨਕ ਰਾਖਾ ਹੋਆ ਆਪਿ ॥੪॥੨॥੫੮॥
راگُ رامکلی مہلا[1] 5 پڑتال گھرُ 3 | [1]محلا-	----	ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
نرنرہ نمسکارنّ --	----	ਨਰਨਰਹ ਨਮਸਕਾਰੰ ॥
جلن تھلن بسُدھ گگن ایک ایکنّکارنّ --1-- رہاءُ --	----	ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥
ہرن دھرن پُن پُنہ کرن --	----	ਹਰਨ ਧਰਨ ਪੁਨ ਪੁਨਹ ਕਰਨ ॥
نہ گِرہ نِرنّہارنّ --1--	----	ਨਹ ਗਿਰਹ ਨਿਰੰਹਾਰੰ ॥੧॥
گنّبھِیر دھِیر نام ہِیر اُوچ مُوچ اپارنّ --	----	ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥
کرن کیل گُݨ اموَل نانک بلِہارنّ --2--1--59--	----	ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
رُوپ رنّگ سُگنّدھ بھوَگ تِیاگِ چلے مائِیا چھلے کِنک کامِنی --1-- رہاءُ --	----	ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥

بھنّڈار درب ارب کھرب پیکھِ لیلا منُ سدھارے --	----	ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥
نہ سنّگِ گامنی --1--	----	ਨਹ ਸੰਗਿ ਗਾਮਨੀ ॥੧॥
سُت کلتّر بھّرات مِیت اُرجھِ پرِئو بھرمِ موہِئو اِہ بِرکھ چھامنی --	----	ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥
چرن کمل سرن نانک سُکھُ سنّت بھاونی --2--2--60--	----	ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگُ رامکلی مہلا[1] 9 تِپدے -- | محلا[1]-	----	ਰਾਗੁ ਰਾਮਕਲੀ ਮਹਲਾ ੯ ਤਿਪਦੇ ॥
رے من اوٹ لیہُ ہرِ ناما --	----	ਰੇ ਮਨ ਓਟ ਲੇਹੁ ਹਰਿ ਨਾਮਾ ॥
جا کےَ سِمرنِ دُرمتِ ناسےَ پاوہِ پدُ نِربانا --1-- رہاءُ --	----	ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
بڈبھاگی تِہ جن کءُ جانہُ جو ہرِ کے گُن گاوےَ --	----	ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
جنم جنم کے پاپ کھوءِ کےَ پھُنِ بَیکُنّٹھِ سِدھاوےَ --1--	----	ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥
اجامل کءُ انّت کال مہِ نارائِن سُدھِ آئی --	----	ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥

ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥	Page# [902]	جاں گتِ کےُ جو گیسُر باچھت سو گتِ چھِن مہِ پائی --2--
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥	----	ناہِن گُن ناہِن کچھُ بِدِیا دھرمُ کئُن گجِ کینا --
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥	----	نانک بِردُ رام کا دیکھہُ ابھےَ دانُ تِہ دِینا --3--1--
ਰਾਮਕਲੀ ਮਹਲਾ ੯ ॥	----	رامکلی مہلا[1] 9 -- | [1]محلا-
ਸਾਧੋ ਕਉਨ ਜੁਗਤਿ ਅਬ ਕੀਜੈ ॥	----	سادھو کئُن جُگتِ اب کیجےَ --
ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥	----	جا تے دُرمتِ سگل بِناسےَ رام بھگتِ منُ بھیجےَ --1-- رہاءُ --
ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥	----	منُ مائِیا مہِ اُرجھِ رہِئو ہےَ بُوجھےَ نہ کچھُ گِیانا --
ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥	----	کئُن نامُ جگُ جا کےَ سِمرےَ پاوےَ پدُ نِربانا --1--
ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥	----	بھۓ دئِیال ک٘رِپال سنّت جن تب اِہ بات بتائی --
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥	----	سرب دھرم مانو تِہ کیۓ جِہ پ٘ربھ کیِرتِ گائی --2--

رام نامُ نرُ نِس باسُر مہِ نِمکھ ایک اُرِ دھارےَ --	----	ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥
جم کو ترّاسُ مٹےَ نانک تہِ اپُنو جنمُ سوارےَ --3--2--	----	ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥
رامکلی مہلا[1] 9 -- | محلا[1]	----	ਰਾਮਕਲੀ ਮਹਲਾ ੯ ॥
پ٘رانی نارائِن سُدھِ لیہِ --	----	ਪ੍ਰਾਨੀ ਨਾਰਾਇਨ ਸੁਧਿ ਲੇਹਿ ॥
چھِنُ چھِنُ اءُدھ گھٹےَ نِس باسُر بِرتھا جاتُ ہےَ دیہ --1-- رہاءُ --	----	ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ترناپو بِکھِئن سِءُ کھوئِئو بالپنُ اگیانا --	----	ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
بِردھِ بھئِئو اجھو نہی سمجھےَ کئُن کُمتِ اُرجھانا --1--	----	ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
مانس جنمُ دِیئو جِہ ٹھاکُرِ سو تےَ کِءُ بِسرائِئو --	----	ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
مُکتُ ہوت نر جا کےَ سِمرےَ نِمکھ ن تا کءُ گائِئو --2--	----	ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
مائِیا کو مدُ کہا کرتُ ہےَ سنگِ ن کاہو جائی --	----	ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

نانکُ کہتُ چیتِ چِنتّامنِ ہوءِ ہے انّتِ سہائی --3--3--81--	----	ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
رامکلی مہلا[1] 1 اسٹپدِیا | [1]محلا-	----	ਰਾਮਕਲੀ ਮਹਲਾ ੧ ਅਸਟਪਦੀਆ
ੴ سِتگُر پرسادِ --	----	ੴ ਸਤਿਗੁਰ ਪ੍ਰਸਾਦਿ ॥
سوئی چنّدُ چڑہِ سے تارے سوئی دِنیئرُ تپت رہے --	----	ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥
سا دھرتی سو پئُنُ جھُلارے جُگ جیء کھیلے تھاو کیسے --1--	----	ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥
جِیون تلب[1] نِوارِ -- | [1]طلب-	----	ਜੀਵਨ ਤਲਬ ਨਿਵਾਰਿ ॥
ہووےَ پرواناٗ کرہِ دھِگاٗنا کلِ لکھنڑ وِیچارِ --1-- رہاءُ --	----	ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥
کِتےَ دیسِ ن آئِیا سُنِیئےَ تیرتھ پاسِ ن بَیٹھا --	----	ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥
داتا دانُ کرے تہ ناہی مہل[1] اُسارِ ن بَیٹھا --2-- | [1]محل-	----	ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥
جے کو ستُ کرے سو چھیِجےَ تپ گھرِ تپُ ن ہوئی --	----	ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥
جے کو ناءُ لۓ بدناوی کلِ کے لکھنڑ ایئی --3--	----	ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

جِسُ سِکداری تِسہِ کھُیاری[1] چاکر کیہے ڈرنا ـ ـ | [1]خُیاری-	----	ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥
جا سِکدارے پوے جنّجِیری[1] تا چاکر ہتھہُ مرنا ـ ـ4ـ ـ | [1]زنّجِیری-	----	ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥
آکھُ گُنا کلِ آئیئَ ـ ـ	----	ਆਖੁ ਗੁਣਾ ਕਲਿ ਆਈਐ ॥
تِہُ جُگ کیرا رہِیا تپاوسُ جے گُنڑ دیہِ ت پائیئَ ـ ـ1ـ ـ رہاءُ ـ ـ	Page# [903]	ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥
کلِ کلوالی سرا[1] نِبیڑی کاجی[2] کرِّسنا ہویا ـ ـ | [1]شرا- [2]قاضی-	----	ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥
بانڑی برّہما بیدُ اتھربنڑُ کرنڑی کیِرتِ لہِیا ـ ـ5ـ ـ	----	ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥
پتِ وِنڑُ پُوجا ست وِنڑُ سنّجمُ جت وِنڑُ کاہے جنیئُو ـ ـ	----	ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥
ناوہُ دھووہُ تِلکُ چڑاوہُ سُچ وِنڑُ سوچ ن ہوئی ـ ـ6ـ ـ	----	ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥
کلِ پروانڑُ کتیب کُرانڑُ[1] ـ ـ | [1]قُرانڑ-	----	ਕਲਿ ਪਰਵਾਣੁ ਕਤੇਬ ਕੁਰਾਣੁ ॥
پوتھی پنّڈِت رہے پُرانڑ ـ ـ	----	ਪੋਥੀ ਪੰਡਿਤ ਰਹੇ ਪੁਰਾਣ ॥
نانک ناءُ بھئِیا رہمانڑُ[1] ـ ـ | [1]رحمانڑ-	----	ਨਾਨਕ ਨਾਉ ਭਇਆ ਰਹਮਾਣੁ ॥
کرِ کرتا تُو ایکو جانڑُ ـ ـ7ـ ـ	----	ਕਰਿ ਕਰਤਾ ਤੂ ਏਕੋ ਜਾਣੁ ॥੭॥

نانک نامُ ملےَ وڈِیائی ایدُو اُپرِ کرمُ نہی --	----	ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥
جے گھرِ ہودےَ منگݨِ جائیئےَ پھِرِ اولاما ملےَ تہی --8--1--	----	ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥
رامکلی مہلا[1] 1 -- | محلا[1]	----	ਰਾਮਕਲੀ ਮਹਲਾ ੧ ॥
جگُ پربودھہِ مڑی بدھاوہِ --	----	ਜਗੁ ਪਰਬੋਧਹਿ ਮੜੀ ਬਧਾਵਹਿ ॥
آسݨُ تیاگِ کاہے سچُ پاوہِ --	----	ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥
ممتا موہُ کامݨِ ہِتکاری --	----	ਮਮਤਾ ਮੋਹੁ ਕਾਮਣਿ ਹਿਤਕਾਰੀ ॥
نا ائُدھُوتی نا سنّساری --1--	----	ਨਾ ਅਉਧੂਤੀ ਨਾ ਸੰਸਾਰੀ ॥੧॥
جوگی بَیسِ رہہُ دُبِدھا دُکھُ بھاگےَ --	----	ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥
گھرِ گھرِ ماگت لاج ن لاگےَ --1-- رہاءُ --	----	ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥
گاوہِ گیت ن چینہِ آپُ --	----	ਗਾਵਹਿ ਗੀਤ ਨ ਚੀਨਹਿ ਆਪੁ ॥
کِءُ لاگی نِورےَ پرتاپُ --	----	ਕਿਉ ਲਾਗੀ ਨਿਵਰੈ ਪਰਤਾਪੁ ॥
گُر کےَ سبدِ رچےَ من بھاءِ --	----	ਗੁਰ ਕੈ ਸਬਦਿ ਰਚੈ ਮਨ ਭਾਇ ॥
بھِکھیا سہج وِیچاری کھاءِ --2--	----	ਭਿਖਿਆ ਸਹਜ ਵੀਚਾਰੀ ਖਾਇ ॥੨॥
بھسم چڑاءِ کرہِ پاکھنّڈُ --	----	ਭਸਮ ਚੜਾਇ ਕਰਹਿ ਪਾਖੰਡੁ ॥
مائِیا موہِ سہہِ جم ڈنّڈُ --	----	ਮਾਇਆ ਮੋਹਿ ਸਹਹਿ ਜਮ ਡੰਡੁ ॥

پھُوٹےَ کھاپرُ بھِیکھ ن بھاءِ ۔۔	----	ਫੂਟੈ ਖਾਪਰੁ ਭੀਖ ਨ ਭਾਇ ॥
بنّدھنِ بادھِیا آوےَ جاءِ ۔۔3۔۔	----	ਬੰਧਨਿ ਬਾਧਿਆ ਆਵੈ ਜਾਇ ॥੩॥
بِنّدُ ن راکھِہِ جتی کہاوہِ ۔۔	----	ਬਿੰਦੁ ਨ ਰਾਖਹਿ ਜਤੀ ਕਹਾਵਹਿ ॥
مائی ماگت ترّےَ لوبھاوہِ ۔۔	----	ਮਾਈ ਮਾਗਤ ਤ੍ਰੈ ਲੋਭਾਵਹਿ ॥
نِردئِیا نہی جوتِ اُجالا ۔۔	----	ਨਿਰਦਇਆ ਨਹੀ ਜੋਤਿ ਉਜਾਲਾ ॥
بُوڈت بُوڈے سرب جنّجالا[1] ۔۔4۔۔ [1] زنّجالا ۔	----	ਬੂਡਤ ਬੂਡੇ ਸਰਬ ਜੰਜਾਲਾ ॥੪॥
بھیکھ کرہِ کھِنّتھا بہُ تھٹُویا ۔۔	----	ਭੇਖ ਕਰਹਿ ਖਿੰਥਾ ਬਹੁ ਥਟੂਆ ॥
جھُوٹھو کھیلُ کھیلےَ بہُ نٹُویا ۔۔	----	ਝੂਠੋ ਖੇਲੁ ਖੇਲੈ ਬਹੁ ਨਟੂਆ ॥
انّترِ اگنِ چِنّتا بہُ جارے ۔۔	----	ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥
وِنُڑ کرما کیَسے اُترسِ پارے ۔۔5۔۔	----	ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥
مُنّدرا پھٹک بنائی کانِ ۔۔	----	ਮੁੰਦ੍ਰਾ ਫਟਕ ਬਨਾਈ ਕਾਨਿ ॥
مُکتِ نہی بِدِیا بِگِیانِ ۔۔	----	ਮੁਕਤਿ ਨਹੀ ਬਿਦਿਆ ਬਿਗਿਆਨਿ ॥
جِہوا اِنّدری سادِ لوبھانا[1] ۔۔ [1] لوبھانا ۔	----	ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥
پسُو بھۓ نہی مٹےَ نِسانا ۔۔6۔۔	----	ਪਸੂ ਭਏ ਨਹੀ ਮਿਟੈ ਨਿਸਾਨਾ ॥੬॥
ترِّبدھِ لوگا ترِبدھِ جوگا ۔۔	----	ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥
سبدُ وِیچارےَ چُوکسِ سوگا ۔۔	----	ਸਬਦੁ ਵੀਚਾਰੈ ਚੂਕਸਿ ਸੋਗਾ ॥
اُوجلُ ساچُ سُ سبدُ ہوءِ ۔۔	----	ਊਜਲੁ ਸਾਚੁ ਸੁ ਸਬਦੁ ਹੋਇ ॥
جوگی جُگتِ وِیچارے سوءِ ۔۔7۔۔	----	ਜੋਗੀ ਜੁਗਤਿ ਵੀਚਾਰੇ ਸੋਇ ॥੭॥
تُجھ پہِ نءُ نِدھِ تُو کرنڑےَ جوگُ ۔۔	----	ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥

تھاپِ اُتھاپے کرے سُ ہوگُ ـ ـ	----	ਥਾਪਿ ਉਥਾਪੇ ਕਰੇ ਸੁ ਹੋਗੁ ॥
جتُ ستُ سنّجمُ سچُ سُچِیتُ ـ ـ	----	ਜਤੁ ਸਤੁ ਸੰਜਮੁ ਸਚੁ ਸੁਚੀਤੁ ॥
نانکُ جوگی ترِبھوݨ مِیتُ ـ ـ8ـ ـ2ـ ـ	----	ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥
رامکلی مہلا[1] 1 ـ ـ | [1]محلاـ	----	ਰਾਮਕਲੀ ਮਹਲਾ ੧ ॥
کھٹُ مٹُ دیہی منُ بَیراگی ـ ـ	----	ਖਟੁ ਮਟੁ ਦੇਹੀ ਮਨੁ ਬੈਰਾਗੀ ॥
سُرتِ سبدُ دھُنِ انّترِ جاگی ـ ـ	----	ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥
واجےَ انہدُ میرا منُ لِینٹا ـ ـ	----	ਵਾਜੈ ਅਨਹਦੁ ਮੇਰਾ ਮਨੁ ਲੀਣਾ ॥
گُر بچنی سچِ نامِ پتِینٹا ـ ـ1ـ ـ	----	ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥
پّراݨی رام بھگتِ سُکھُ پائیئےَ ـ ـ	----	ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥
گُرمُکھِ ہرِ ہرِ مِیٹھا لاگےَ ہرِ ہرِ نامِ سمائیئےَ ـ ـ1ـ ـ رہاءُ ـ ـ	----	ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥
مائِیا موہُ بِورجِ سماۓ ـ ـ	----	ਮਾਇਆ ਮੋਹੁ ਬਿਵਰਜਿ ਸਮਾਏ ॥
ستِگُرُ بھیٹےَ میلِ مِلاۓ ـ ـ	Page# [904]	ਸਤਿਗੁਰੁ ਭੇਟੈ ਮੇਲਿ ਮਿਲਾਏ ॥
نامُ رتنُ نِرمولکُ ہِیرا ـ ـ	----	ਨਾਮੁ ਰਤਨੁ ਨਿਰਮੋਲਕੁ ਹੀਰਾ ॥
تِتُ راتا میرا منُ دھِیرا ـ ـ2ـ ـ	----	ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥
ہئُمےَ ممتا روگُ ن لاگےَ ـ ـ	----	ਹਉਮੈ ਮਮਤਾ ਰੋਗੁ ਨ ਲਾਗੈ ॥
رام بھگتِ جم کا بھءُ بھاگےَ ـ ـ	----	ਰਾਮ ਭਗਤਿ ਜਮ ਕਾ ਭਉ ਭਾਗੈ ॥
جمُ جنّدارُ ن لاگےَ موہِ ـ ـ	----	ਜਮੁ ਜੰਦਾਰੁ ਨ ਲਾਗੈ ਮੋਹਿ ॥
نِرمل نامُ رِدےَ ہرِ سوہِ ـ ـ3ـ ـ	----	ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥

سبدُ بِچارِ بھۓ نِرنّکاری --	----	ਸਬਦੁ ਬੀਚਾਰਿ ਭਏ ਨਿਰੰਕਾਰੀ ॥
گُرمتِ جاگے دُرمتِ پرہاری --	----	ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
اندِنُ جاگِ رہے لِو لائی --	----	ਅਨਦਿਨੁ ਜਾਗਿ ਰਹੇ ਲਿਵ ਲਾਈ ॥
جِیون مُکتِ گتِ انّترِ پائی --4--	----	ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥
الِپت گُپھا مہِ رہہِ نِرارے --	----	ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥
تسکر پنّچ سبدِ سنّگھارے --	----	ਤਸਕਰ ਪੰਚ ਸਬਦਿ ਸੰਘਾਰੇ ॥
پر گھر جاءِ ن منُ ڈولاۓ --	----	ਪਰ ਘਰ ਜਾਇ ਨ ਮਨੁ ਡੋਲਾਏ ॥
سہج نِرنّترِ رہءُ سماۓ --5--	----	ਸਹਜ ਨਿਰੰਤਰਿ ਰਹਉ ਸਮਾਏ ॥੫॥
گُرمُکھِ جاگِ رہے اَئُدھُوتا --	----	ਗੁਰਮੁਖਿ ਜਾਗਿ ਰਹੇ ਅਉਧੂਤਾ ॥
سد بَیراگی تتُ پروتا --	----	ਸਦ ਬੈਰਾਗੀ ਤਤੁ ਪਰੋਤਾ ॥
جگُ سُوتا مرِ آوےَ جاءِ --	----	ਜਗੁ ਸੂਤਾ ਮਰਿ ਆਵੈ ਜਾਇ ॥
بِنُ گُر سبد ن سوجھی پاءِ --6--	----	ਬਿਨੁ ਗੁਰ ਸਬਦ ਨ ਸੋਝੀ ਪਾਇ ॥੬॥
انہد سبدُ وجےَ دِنُ راتی --	----	ਅਨਹਦ ਸਬਦੁ ਵਜੈ ਦਿਨੁ ਰਾਤੀ ॥
اوِگت کی گتِ گُرمُکھِ جاتی --	----	ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥
تءُ جانی جا سبدِ پچھانی --	----	ਤਉ ਜਾਨੀ ਜਾ ਸਬਦਿ ਪਛਾਨੀ ॥
ایکو روِ رہِیا نِربانی --7--	----	ਏਕੋ ਰਵਿ ਰਹਿਆ ਨਿਰਬਾਨੀ ॥੭॥
سُنّن سمادھِ سہجِ منُ راتا --	----	ਸੁੰਨ ਸਮਾਧਿ ਸਹਜਿ ਮਨੁ ਰਾਤਾ ॥
تجِ ہءُ لوبھا ایکو جاتا --	----	ਤਜਿ ਹਉ ਲੋਭਾ ਏਕੋ ਜਾਤਾ ॥
گُر چیلے اپنا منُ مانِیا --	----	ਗੁਰ ਚੇਲੇ ਅਪਨਾ ਮਨੁ ਮਾਨਿਆ ॥

نانکؑ دُوجا میٹِ سمانِیا ۔۔8۔۔3۔۔	----	ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥
رامکلی مہلا[1] 1 ۔۔ | [1]محلا۔	----	ਰਾਮਕਲੀ ਮਹਲਾ ੧ ॥
ساہا گنٹہِ ن کرہِ بیچارُ ۔۔	----	ਸਾਹਾ ਗਣਹਿ ਨ ਕਰਹਿ ਬੀਚਾਰੁ ॥
ساہے اُوپرِ ایکنّکارُ ۔۔	----	ਸਾਹੇ ਊਪਰਿ ਏਕੰਕਾਰੁ ॥
جِسُ گرُ ملےَ سوئی بِدھِ جاݨےَ ۔۔	----	ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥
گُرمتِ ہوءِ ت ہُکمُ[1] پچھاݨےَ ۔۔1۔۔ | [1]حکمُ۔	----	ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥
جھُوٹھُ ن بولِ پاڈے سچُ کہیِئےَ ۔۔	----	ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
ہئُمےَ جاءِ سبدِ گھرُ لہیِئےَ ۔۔1۔۔ رہاءُ ۔۔	----	ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
گݨِ گݨِ جوتکُ کانْڈی کینی ۔۔	----	ਗਣਿ ਗਣਿ ਜੋਤਕੁ ਕਾਂਡੀ ਕੀਨੀ ॥
پڑھےَ سُݨاوےَ تتُ ن چِینی ۔۔	----	ਪੜੈ ਸੁਣਾਵੈ ਤਤੁ ਨ ਚੀਨੀ ॥
سبھسےَ اُوپرِ گر سبدُ بیچارُ ۔۔	----	ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
ہورَ کتھنی بدءُ ن سگلی چھارُ ۔۔2۔۔	----	ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥
ناوہِ دھووہِ پُوجہِ سَیلا ۔۔	----	ਨਾਵਹਿ ਧੋਵਹਿ ਪੂਜਹਿ ਸੈਲਾ ॥
بِنُ ہرِ راتے مَیلو مَیلا ۔۔	----	ਬਿਨੁ ਹਰਿ ਰਾਤੇ ਮੈਲੋ ਮੈਲਾ ॥
گربُ نِوارِ ملےَ پّربھُ سارتھِ ۔۔	----	ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥
مُکتِ پّران جپِ ہرِ کِرتارتھِ ۔۔3۔۔	----	ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥
واچےَ وادُ ن بیدُ بیچارےَ ۔۔	----	ਵਾਚੈ ਵਾਦੁ ਨ ਬੇਦੁ ਬੀਚਾਰੈ ॥
آپِ ڈُبےَ کِءُ پِترا تارےَ ۔۔	----	ਆਪਿ ਡੁਬੈ ਕਿਉ ਪਿਤਰਾ ਤਾਰੈ ॥

گھٹِ گھٹِ برّہمُ چینےَ جنُ کوءِ --	----	ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥
ستِگُرُ ملےَ ت سوجھی ہوءِ --4--	----	ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥
گنّت گنّیئےَ سہسا دُکھُ جیئےَ --	----	ਗਣਤ ਗਣੀਐ ਸਹਸਾ ਦੁਖੁ ਜੀਐ ॥
گُر کی سرنِ پوےَ سُکھُ تھیئےَ --	----	ਗੁਰ ਕੀ ਸਰਣਿ ਪਵੈ ਸੁਖੁ ਥੀਐ ॥
کرِ اپرادھ سرنِ ہم آئِیا --	----	ਕਰਿ ਅਪਰਾਧ ਸਰਣਿ ਹਮ ਆਇਆ ॥
گُر ہرِ بھیٹے پُربِ کمائِیا --5--	----	ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥
گُر سرنِ ن آئیئےَ برّہمُ ن پائیئےَ --	----	ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥
بھرمِ بھُلائیئےَ جنمِ مرِ آئیئےَ --	----	ਭਰਮਿ ਭੁਲਾਈਐ ਜਨਮਿ ਮਰਿ ਆਈਐ ॥
جم درِ بادھءُ مرےَ بِکارُ --	----	ਜਮ ਦਰਿ ਬਾਧਉ ਮਰੈ ਬਿਕਾਰੁ ॥
نا رِدےَ نامُ ن سبدُ اچارُ --6--	----	ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥
اِکِ پادھے پنّڈِت مِسر کہاوہِ --	----	ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
دُبِدھا راتے مہلُ[1] ن پاوہِ -- | [1]محلُ-	----	ਦੁਬਿਧਾ ਰਾਤੇ ਮਹਲੁ ਨ ਪਾਵਹਿ ॥
جِسُ گُر پرسادی نامُ ادھارُ --	----	ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥
کوٹِ مدھے کو جنُ آپارُ --7--	Page# [905]	ਕੋਟਿ ਮਧੇ ਕੋ ਜਨੁ ਆਪਾਰੁ ॥੭॥
ایکُ بُرا بھلا سچُ ایکےَ --	----	ਏਕੁ ਬੁਰਾ ਭਲਾ ਸਚੁ ਏਕੈ ॥
بُوجھُ گِیانی ستگُر کی ٹیکےَ --	----	ਬੂਝੁ ਗਿਆਨੀ ਸਤਗੁਰ ਕੀ ਟੇਕੈ ॥
گُرمُکھِ وِرلی ایکو جانِّیا --	----	ਗੁਰਮੁਖਿ ਵਿਰਲੀ ਏਕੋ ਜਾਣਿਆ ॥
آوݨُ جاݨا میٹِ سمانِّیا --8--	----	ਆਵਣੁ ਜਾਣਾ ਮੇਟਿ ਸਮਾਣਿਆ ॥੮॥
جِن کےَ ہِردےَ ایکنّکارُ --	----	ਜਿਨ ਕੈ ਹਿਰਦੈ ਏਕੰਕਾਰੁ ॥

سرب گُنی ساچا بیچارُ -- ---- ਸਰਬ ਗੁਣੀ ਸਾਚਾ ਬੀਚਾਰੁ ॥

گُر کے بھانڑے کرم کماوے -- ---- ਗੁਰ ਕੈ ਭਾਣੈ ਕਰਮ ਕਮਾਵੈ ॥

نانک ساچے ساچِ سماوے --9--4-- ---- ਨਾਨਕ ਸਾਚੇ ਸਾਚਿ ਸਮਾਵੈ ॥੯॥੪॥

رامکلی مہلا[1] 1 -- | محلا[1] ---- ਰਾਮਕਲੀ ਮਹਲਾ ੧ ॥

ہٹھُ نِگرہُ کرِ کائیا چھیجے -- ---- ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥

ورتُ تپنُ کرِ منُ نہی بھیجے -- ---- ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥

رام نام سرِ اورُ ن پُوجے --1-- ---- ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥

گُرُ سیوِ منا ہرِ جن سنگُ کیجے -- ---- ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥

جمُ جنڈارُ جوہِ نہی ساکے
سرپنِ ڈسِ ن سکے ----
ہرِ کا رسُ پیجے --1-- رہاءُ --

ਜਮੁ ਜੰਦਾਰੁ ਜੋਹਿ ਨਹੀ ਸਾਕੈ
ਸਰਪਨਿ ਡਸਿ ਨ ਸਕੈ
ਹਰਿ ਕਾ ਰਸੁ ਪੀਜੈ ॥੧॥ ਰਹਾਉ ॥

وادُ پڑے راگی جگُ بھیجے -- ---- ਵਾਦੁ ਪੜੈ ਰਾਗੀ ਜਗੁ ਭੀਜੈ ॥

ترے گُنڑ بِکھیا جنمِ مریجے -- ---- ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥

رام نام بِنُ دُوکھُ سہیجے --2-- ---- ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥

چاڑسِ پونُ سِنگھاسنُ بھیجے -- ---- ਚਾੜਸਿ ਪਵਨੁ ਸਿੰਘਾਸਨੁ ਭੀਜੈ ॥

نِئُلی کرم کھٹُ کرم کریجے -- ---- ਨਿਉਲੀ ਕਰਮ ਖਟੁ ਕਰਮ ਕਰੀਜੈ ॥

رام نام بِنُ برتھا ساسُ لیجے --3-- ---- ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥

انترِ پنچ اگنِ کِءُ دھیرج دھیجے -- ---- ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥

انترِ چورُ کِءُ سادُ لہیجے -- ---- ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥

گُرمُکھ ہوءِ کائیا گڑھ لیجے --4--	----	ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥
انتر مَیل تیرتھ بھرمیجے --	----	ਅੰਤਰਿ ਮੈਲੁ ਤੀਰਥ ਭਰਮੀਜੈ ॥
مَن نہی سُوچا کِیا سوچ کریجے --	----	ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥
کِرت پئیا دوس کا کؤ دیجے --5--	----	ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥
انّ ن کھاہ دیہی دُکھ دیجے --	----	ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
بِن گُر گیان ترِپت نہی تھیجے --	----	ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
منمُکھ جنمے جنم مریجے --6--	----	ਮਨਮੁਖਿ ਜਨਮੈ ਜਨਮਿ ਮਰੀਜੈ ॥੬॥
ستگر پُوچھ سنگت جن کیجے --	----	ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥
مَن ہر راچے نہی جنم مریجے --	----	ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥
رام نام بِن کیا کرم کیجے --7--	----	ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥
اُونڈر دُونڈر پاس دھریجے --	----	ਊਂਦਰ ਦੂੰਦਰ ਪਾਸਿ ਧਰੀਜੈ ॥
دھُر کی سیوا رام رویجے --	----	ਧੁਰ ਕੀ ਸੇਵਾ ਰਾਮੁ ਰਵੀਜੈ ॥
نانک نام ملے کرپا پربھ کیجے --8--5--	----	ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥
[1]محلا- | رامکلی مہلا[1] 1 --	----	ਰਾਮਕਲੀ ਮਹਲਾ ੧ ॥
انتر اُتبھج اور ن کوئی --	----	ਅੰਤਰਿ ਉਤਭੁਜੁ ਅਵਰੁ ਨ ਕੋਈ ॥
جو کہیئے سو پربھ تے ہوئی --	----	ਜੋ ਕਹੀਐ ਸੋ ਪ੍ਰਭ ਤੇ ਹੋਈ ॥
[1]صاحب- | جُگہ جُگنتر ساہب[1] سچ سوئی --	----	ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥

اُتپت پرلءُ اورُ ن کوئی --1--	----	ਉਤਪਤਿ ਪਰਲਉ ਅਵਰੁ ਨ ਕੋਈ ॥੧॥
اَیسا میرا ٹھاکُرُ گہِر گنّبھیِرُ --	----	ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥
جِنِ جپِیا تِن ہی سُکھُ پائِیا		ਜਿਨਿ ਜਪਿਆ ਤਿਨ ਹੀ ਸੁਖੁ ਪਾਇਆ
ہرِ کےَ نامِ ن لگےَ جم تیِرُ --1-- رہاءُ --	----	ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥
نامُ رتنُ ہیِرا نِرمولُ --	----	ਨਾਮੁ ਰਤਨੁ ਹੀਰਾ ਨਿਰਮੋਲੁ ॥
ساچا ساہِبُ[1] امرُ اتولُ -- | [1]صاحِبُ	----	ਸਾਚਾ ਸਾਹਿਬੁ ਅਮਰੁ ਅਤੋਲੁ ॥
جِہوا سُوچی ساچا بولُ --	----	ਜਿਹਵਾ ਸੂਚੀ ਸਾਚਾ ਬੋਲੁ ॥
گھرِ دِرِ ساچا ناہی رولُ --2--	----	ਘਰਿ ਦਰਿ ਸਾਚਾ ਨਾਹੀ ਰੋਲੁ ॥੨॥
اِکِ بن مہِ بَیسہِ ڈُوگرِ استھانُ --	----	ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥
نامُ بِسارِ پچہِ ابھِمانُ --	----	ਨਾਮੁ ਬਿਸਾਰਿ ਪਚਹਿ ਅਭਿਮਾਨੁ ॥
نام بِنا کِیا گِیان دھِیانُ --	----	ਨਾਮ ਬਿਨਾ ਕਿਆ ਗਿਆਨ ਧਿਆਨੁ ॥
گُرمُکھِ پاوہِ درگہِ مانُ --3--	----	ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥
ہٹھُ اہنّکارُ کرےَ نہی پاوےَ --	----	ਹਠੁ ਅਹੰਕਾਰੁ ਕਰੈ ਨਹੀ ਪਾਵੈ ॥
پاٹھُ پڑےَ لے لوک سُݨاوےَ --	----	ਪਾਠ ਪੜੈ ਲੇ ਲੋਕ ਸੁਣਾਵੈ ॥
تیِرتھِ بھرمسِ بِیادھِ ن جاوےَ --	----	ਤੀਰਥਿ ਭਰਮਸਿ ਬਿਆਧਿ ਨ ਜਾਵੈ ॥
نام بِنا کَیسے سُکھُ پاوےَ --4--	Page# [906]	ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥
جتن کرےَ بِنّدُ کِوےَ ن رہائی --	----	ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥
منُویا ڈولےَ نرکے پائی --	----	ਮਨੂਆ ਡੋਲੈ ਨਰਕੇ ਪਾਈ ॥

جم پُر بادھو لہے سجائی[1] -- | سزائی-	----	ਜਮ ਪੁਰਿ ਬਾਧੋ ਲਹੈ ਸਜਾਈ ॥
بِنُ ناوے جیءُ جل بل جائی --5--	----	ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥
سِدھ سادِھک کیتے مُن دیوا --	----	ਸਿਧ ਸਾਧਿਕ ਕੇਤੇ ਮੁਨਿ ਦੇਵਾ ॥
ہٹھِ نِگرہِ ن ترِپتاوہِ بھیوا --	----	ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥
سبدُ وِیچارِ گہہِ گر سیوا --	----	ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥
مِن تِن نِرمل ابھمان ابھیوا --6--	----	ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥
کرمِ ملے پاوے سچ ناءُ --	----	ਕਰਮਿ ਮਿਲੈ ਪਾਵੈ ਸਚੁ ਨਾਉ ॥
تُم سرناگتِ رہءُ سُبھاءُ --	----	ਤੁਮ ਸਰਣਾਗਤਿ ਰਹਉ ਸੁਭਾਉ ॥
تُم تے اُپجیو بھگتی بھاءُ --	----	ਤੁਮ ਤੇ ਉਪਜਿਓ ਭਗਤੀ ਭਾਉ ॥
جپُ جاپءُ گُرمُکھِ ہرِ ناءُ --7--	----	ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥
ہئُمے گربُ جاءِ من بھینے --	----	ਹਉਮੈ ਗਰਬੁ ਜਾਇ ਮਨ ਭੀਨੈ ॥
جھوٹھِ ن پاوس پاکھنڈِ کینے --	----	ਝੂਠਿ ਨ ਪਾਵਸਿ ਪਾਖੰਡਿ ਕੀਨੈ ॥
بِنُ گر سبد نہی گھرُ بارُ --	----	ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥
نانک گُرمُکھِ تتُ بیچارُ --8--6--	----	ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥
رامکلی مہلا[1] 1 -- | محلا-	----	ਰਾਮਕਲੀ ਮਹਲਾ ੧ ॥
جِءُ آئیا تِءُ جاوہِ بئُرے جِءُ جنمے تِءُ مرنُ بھئیا --	----	ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥
جِءُ رس بھوگ کیئے تیتا دُکھ لاگے نامُ وِسارِ بھوجلِ پئیا --1--	----	ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥

تنُ دھنُ دیکھت گربِ گئیا --

ਤਨੁ ਧਨੁ ਦੇਖਤ ਗਰਬਿ ਗਇਆ ॥

کنِک کامنی سِءُ ہیتُ ودھائِہِ
کی نامُ وِسارہِ بھرمِ گئیا --1-- رہاءُ --

ਕਨਿਕ ਕਾਮਨੀ ਸਿਉ ਹੇਤੁ ਵਧਾਇਹਿ
ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥
ਰਹਾਉ ॥

جتُ ستُ سنّجمُ سِیلُ ن راکھیا
پّریت پنّجر مہِ کاسٹُ بھئِیا --

ਜਤੁ ਸਤੁ ਸੰਜਮੁ ਸੀਲੁ ਨ ਰਾਖਿਆ
ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥

پُنّنُ دانُ اِسنانُ ن سنّجمُ
سادھسنّگتِ بِنُ بادِ جئِیا --2--

ਪੁੰਨੁ ਦਾਨੁ ਇਸਨਾਨੁ 'ਨ' ਸੰਜਮੁ
ਸਾਧਸੰਗਤਿ ਬਿਨੁ ਬਾਦਿ ਜਇਆ ॥੨॥

لالچِ لاگے نامُ بِسارِئو
آوت جاوت جنمُ گئیا --

ਲਾਲਚਿ ਲਾਗੈ ਨਾਮੁ ਬਿਸਾਰਿਓ
ਆਵਤ ਜਾਵਤ ਜਨਮੁ ਗਇਆ ॥

جا جمُ دھاءِ کیس گہِ مارے
سُرتِ نہی مُکھِ کال گئیا --3--

ਜਾ ਜਮੁ ਧਾਇ ਕੇਸ ਗਹਿ ਮਾਰੈ
ਸੁਰਤਿ ਨਹੀ ਮੁਖਿ ਕਾਲ ਗਇਆ ॥੩॥

اہِنِس نِنّدا تاتِ پرائی
ہِردے نامُ ن سرب دئِیا --

ਅਹਿਨਿਸਿ ਨਿੰਦਾ ਤਾਤਿ ਪਰਾਈ
ਹਿਰਦੈ ਨਾਮੁ 'ਨ' ਸਰਬ ਦਇਆ ॥

بِنُ گُر سبد ن گتِ پتِ پاوہِ
رام نام بِنُ نرکِ گئیا --4--

ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ
ਰਾਮ ਨਾਮ ਬਿਨੁ ਨਰਕਿ ਗਇਆ ॥੪॥

کھِن مہِ ویس کرہِ نٹُویا جِءُ
موہ پاپ مہِ گلتُ گئیا --

ਖਿਨ ਮਹਿ ਵੇਸ ਕਰਹਿ ਨਟੂਆ ਜਿਉ
ਮੋਹ ਪਾਪ ਮਹਿ ਗਲਤੁ ਗਇਆ ॥

اِت اُت مائِیا دیکھِ پساری
موہ مائِیا کے مگنُ بھئِیا --5--

ਇਤ ਉਤ ਮਾਇਆ ਦੇਖਿ ਪਸਾਰੀ
ਮੋਹ ਮਾਇਆ ਕੈ ਮਗਨੁ ਭਇਆ ॥੫॥

کرہِ بِکار وِتھار گھنیرے سُرتِ سبد بِنُ بھرمِ پئِیا ـ ـ	----	ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥
ہئُمےَ روگُ مہا دُکھُ لاگا گُرمتِ لیوہُ روگُ گِئیا ـ ـ6ـ ـ	----	ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥
سُکھ سنّپتِ کءُ آوت دیکھےَ ساکت منِ ابھِمانُ بھِئیا ـ ـ	----	ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥
جِس کا اِہُ تنُ دھنُ سو پھِرِ لیوےَ انّترِ سہسا دُوکھُ پئِیا ـ ـ7ـ ـ	----	ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥
انّتِ کالِ کِچھُ ساتھِ ن چالےَ جو دِسےَ سبھُ تِسہِ مئِیا ـ ـ	----	ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥
آدِ پُرکھُ اپرنّپرُ سو پّربھُ ہرِ نامُ رِدےَ لےَ پارِ پئِیا ـ ـ8ـ ـ	----	ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥
مُوئے کءُ روورِ کِسہِ سُنڑاوہِ بھےَ ساگر اسرالِ پئِیا ـ ـ	----	ਮੁਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥
دیکھِ کُٹنّبُ مائِیا گرِّہ منّدرُ ساکتُ جنّجالِ پرالِ پئِیا ـ ـ9ـ ـ	----	ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥
جا آئے تا تِنہِ پٹھائے چالے تِنےَ بُلاءِ لِئیا ـ ـ	----	ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥

Page# [907]

جو کچھ کرنٹا سو کرِ رہِیا بکھسنٹھارے[1] بکھسِ[2] لئِیا --10--	Page# [907]	ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥
1. بخشنٹھارے۔ 2. بخش۔		
جِنِ ایہُ چاکھِیا رام رسائِنُ تِن کی سنگتِ کھوجُ بھئِیا --	----	ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥
رِدھِ سِدھِ بُدھِ گِیانُ گُرو تے پائِیا مُکتِ پدارتھُ سرنِ پئِیا --11--	----	ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥
دُکھُ سُکھُ گُرمُکھِ سم کرِ جاٹا ہرکھ سوگ تے بِرکتُ بھئِیا --	----	ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥
آپُ مارِ گُرمُکھِ ہرِ پائے نانک سہجِ سماءِ لئِیا --12--7--	----	ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥
رامکلی دکھنٹی مہلا[1] 1 -- 1. محلا۔	----	ਰਾਮਕਲੀ ਦਖਣੀ ਮਹਲਾ ੧ ॥
جتُ ستُ سنجمُ ساچُ دِرڑائِیا ساچ سبدِ رس لینٹا --1--	----	ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥
میرا گُرُ دئِیالُ سدا رنگِ لینٹا --	----	ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
اہِنِس رہے ایک لِو لاگی ساچے دیکھِ پتینٹا --1-- رہاءُ --	----	ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥
رہے گگن پُر دِرسٹِ سمیسرِ انہت سبدِ رنگینٹا --2--	----	ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥

سَتُ بنّدھِ کُپین بھرِپُرِ لِینٹا جِہوا رنّگِ رسِینٹا ـ ـ3ـ ـ	----	ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥
ملےَ گُر ساچے جِنِ رچُ راچے کِرتُ وِیچارِپتِینٹا ـ ـ4ـ ـ	----	ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥
ایک مہِ سرب سرب مہِ ایکا ایہ ستِگُرِ دیکھِ دِکھائی ـ ـ5ـ ـ	----	ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥
جِنِ کیۓ کھنّڈ منّڈل بّرہمنّڈا سو پّربھُ لکھنُ ن جائی ـ ـ6ـ ـ	----	ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥
دِیپک تے دِیپکُ پرگاسِیا تّرِبھوݨ جوتِ دِکھائی ـ ـ7ـ ـ	----	ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥
سچےَ تکھتِ[1] سچ مہلی[2] بَیٹھے نِربھءُ تاڑی لائی ـ ـ8ـ ـ | [1]تخت ـ [2]محلی ـ	----	ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥
موہِ گِئیا بَیراگی جوگی گھٹِ گھٹِ کِنّگُری وائی ـ ـ9ـ ـ	----	ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥
نانک سرݨِ پّربھو کی چھُوٹے ستِگُر سچُ سکھائی ـ ـ10ـ ـ8ـ ـ	----	ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥
رامکلی مہلا[1] 1 ـ ـ | [1]محلا ـ	----	ਰਾਮਕਲੀ ਮਹਲਾ ੧ ॥
اُہٹھِ ہست مڑی گھرُ چھائِیا دھرݨِ گگن کل دھاری ـ ـ1ـ ـ	----	ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥

گُرمُکھِ کیتی سبدِ اُدھاری سنّتہُ --1-- رہاءُ --	----	ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥
ممتا مارِ ہئُمےَ سوکھےَ ترِبھوݨِ جوتِ تُماری --2--	----	ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥
منسا مارِ منَے مہِ راکھےَ ستِگُر سبدِ ویِچاری --3--	----	ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥
سِنّگی سُرتِ اناہدِ واجےَ گھٹِ گھٹِ جوتِ تُماری --4--	----	ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥
پرپنّچ بیݨُ تہی منُ راکھِیا بّرہم اگنِ پرجاری --5--	----	ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥
پنّچ تتُ مِلِ اہِنِسِ دیِپکُ نِرمل جوتِ اپاری --6--	----	ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥
روِ سسِ لئُکے اِہُ تنُ کِنّگُری واجےَ سبدُ نِراری --7--	----	ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥
سِو نگری مہِ آسݨُ ائُدھو الکھُ اگنّمُ اپاری --8--	----	ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥
کائِیا نگری اِہُ منُ راجا پنّچ وسہِ وِیچاری --9--	----	ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥

سبدِ روےَ آسنِ گھرِ راجا ادلُ[1] کرے گُنڈکاری --10--	-----	ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥
کالُ بِکالُ کہے کہِ بپُرے جِیوت مُویا منُ ماری --11--	-----	ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥
بّرہما بِسنُ مہیس اِک مُورتِ آپے کرتا کاری --12--	-----	ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥
کائِیا سودھِ ترےَ بھو ساگرُ آتم تتُ وِیچاری --13--	Page# [908]	ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥
گُر سیوا تے سدا سُکھُ پائِیا انّترِ سبدُ روِیا گُنڈکاری --14--	-----	ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥
آپے میلِ لئے گُنڈداتا ہئُمےَ ترِسنا ماری --15--	-----	ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥
ترےَ گُنڈ میٹے چئُتھےَ ورتےَ ایہا بھگتِ نِراری --16--	-----	ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥੧੬॥
گُرمُکھِ جوگ سبدِ آتمُ چینےَ ہِردےَ ایکُ مُراری --17--	-----	ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥੧੭॥
منُویا استھِرُ سبدے راتا ایہا کرنڈی ساری --18--	-----	ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥੧੮॥

[1] عدلُ-

بیدُ بادُ ن پاکھنّڈُ ائُدھو گُرمُکھِ سبدِبیچاری --19--	----	ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥੧੯॥
گُرمُکھِ جوگُ کماوے ائُدھو جتُ ستُ سبدِ وِیچاری --20--	----	ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥
سبدِ مرے منُ مارے ائُدھو جوگ جُگتِ وِیچاری --21--	----	ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥੨੧॥
مائِیا موہُ بھوجلُ ہے اودھو سبدِ ترے کُل تاری --22--	----	ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥੨੨॥
سبدِ سُور جُگ چارے ائُدھو باݨی بھگتِ وِیچاری --23--	----	ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥੨੩॥
ایہُ منُ مائِیا موہِیا ائُدھو نکسے سبدِ وِیچاری --24--	----	ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥੨੪॥
آپے بکھسے[1] میلِ مِلاۓ نانک سرݨِ تُماری --25--9-- | [1]بخشے-	----	ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥੨੫॥੯॥
رامکلی مہلا[1] 3 اسٹپدِیا | [1]محلا-	----	ਰਾਮਕਲੀ ਮਹਲਾ ੩ ਅਸਟਪਦੀਆ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
سرمے دِیِیا مُنّدرا کنّنی پاءِ جوگی کھِنّتھا کرِ تُو دئِیا --	----	ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥

آونْ جانْ ببھوتِ لاءِ جوگی
تا تِین بھونْ جِتْ لِیا --1--

ਆਵਣੁ ਜਾਣੁ ਬਿਭੂਤਿ ਲਾਇ ਜੋਗੀ
ਤਾ ਤੀਨਿ ਭਵਣ ਜਿਣਿ ਲਇਆ ॥੧॥

اَیسی کِنگُری وجاءِ جوگی --

ਐਸੀ ਕਿੰਗੁਰੀ ਵਜਾਇ ਜੋਗੀ ॥

جِتْ کِنگُری انہدُ واجےَ
ہرِ سِءُ رہےَ لِو لاءِ --1-- رہاءُ --

ਜਿਤੁ ਕਿੰਗੁਰੀ ਅਨਹਦੁ ਵਾਜੈ
ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥

ست سنّتوکھُ پٹُ کرِ جھولی جوگی
انمرِت نامُ بھگتِ پائی --

ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ
ਅੰਮ੍ਰਿਤ ਨਾਮੁ ਭੁਗਤਿ ਪਾਈ ॥

دھِیان کا کرِ ڈنّڈا جوگی
سِنّگی سُرتِ وجائی --2--

ਧਿਆਨ ਕਾ ਕਰਿ ਡੰਡਾ ਜੋਗੀ
ਸਿੰਙੀ ਸੁਰਤਿ ਵਜਾਈ ॥੨॥

منُ درِڑُ کرِ آسنْ بَیسُ جوگی
تا تیری کلپنْا جائی --

ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ
ਤਾ ਤੇਰੀ ਕਲਪਣਾ ਜਾਈ ॥

کائِیا نگری مہِ منّگنْ چڑھِ جوگی
تا نامُ پلےَ پائی --3--

ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ
ਤਾ ਨਾਮੁ ਪਲੈ ਪਾਈ ॥੩॥

اِتُ کِنگُری دھیانُ ن لاگے جوگی
نا سچُ پلےَ پاءِ --

ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ
ਨਾ ਸਚੁ ਪਲੈ ਪਾਇ ॥

اِتُ کِنگُری سانْتِ ن آوے جوگی
ابھمانُ ن وِچہُ جاءِ --4--

ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ
ਅਭਿਮਾਨੁ ਨ ਵਿਚਹੁ ਜਾਇ ॥੪॥

بھءُ بھاءُ دُءِ پت لاءِ جوگی
اِہُ سرِیرُ کرِ ڈنّڈی --

ਭਉ ਭਾਉ ਦੁਇ ਪਤ ਲਾਇ ਜੋਗੀ
ਇਹੁ ਸਰੀਰੁ ਕਰਿ ਡੰਡੀ ॥

گُرمُکھِ ہووہِ تا تنّتی واجےَ اِن بِدھِ ترِسنا کھنّڈی --5--	----	ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥
ہُکمُ[1] بُجھے سو جوگی کہیۓ ایکس سِءُ چِت لاۓ -- | حُکمُ[1]	----	ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥
سہسا تُوٹے نِرملُ ہووے جوگُ جُگتِ اِو پاۓ --6--	----	ਸਹਸਾ ਤੂਟੈ ਨਿਰਮਲੁ ਹੋਵੈ ਜੋਗੁ ਜੁਗਤਿ ਇਵ ਪਾਏ ॥੬॥
ندری آودا سبھُ کِچھُ بنسےَ ہرِ سیتی چِت لاءِ --	----	ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥
ستِگُر نالِ تیری بھاونی لاگےَ تا اِہ سوجھی پاءِ --7--	----	ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥
ایہُ جوگُ ن ہووے جوگی جِ کُٹنّبُ چھوڈِ پربھوݨُ کرہِ --	----	ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
گرِہ سریر مہِ ہرِ ہرِ نامُ گُر پرسادی اپݨا ہرِ پرّبھُ لہہِ --8--	Page# [909]	ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
اِہُ جگتُ مِٹی کا پُتلا جوگی اِسُ مہِ روگُ وڈا ترِسنا مائِیا --	----	ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
انیک جتن بھیکھ کرے جوگی روگُ ن جاءِ گوائِیا --9--	----	ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥

ہرِ کا نامُ اَئُکھدھُ ہے جوگی جِس نوں مَنِ وساۓ --	----	ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥
گُرمُکھِ ہووے سوئی بُوجھے جوگ جُگتِ سو پاۓ --10--	----	ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥
جوگے کا مارگُ بِکھمُ ہے جوگی جِس نو ندرِ کرے سو پاۓ --	----	ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥
انترِ باہرِ ایکو وکھے وِچہُ بھرمُ چُکاۓ --11--	----	ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥
وِنُ وجائی کِنگُری واجے جوگی سا کِنگُری وجاءِ --	----	ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥
کہے نانکُ مُکتِ ہووہِ جوگی ساچے رہہِ سماءِ --12--1--10--	----	ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥
رامکلی مہلا[1] 3 -- | [1]محلا-	----	ਰਾਮਕਲੀ ਮਹਲਾ ੩ ॥
بھگتِ کھجانا[1] گُرمُکھِ جاتا ستِگُرِ بُوجھِ بُجھائی --1-- | [1]خزانا-	----	ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥
سنّتہُ گُرمُکھِ دےءِ وڈِیائی --1-- رہاءُ --	----	ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥
سچِ رہہُ سدا سہجُ سُکھُ اُپجے کامُ کرودھُ وِچہُ جائی --2--	----	ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥

آپُ چھوڈِ نام لِو لاگی ممتا سبدِ جلائی ۔۔3۔۔	----	ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥
جِس تے اُپجےَ تِس تے بنسےَ انّتے نامُ سکھائی ۔۔4۔۔	----	ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥
سدا ہجُورِ[1] دُورِ نہ دیکھہُ رچنا جِنِ رچائی ۔۔5۔۔ | [1]حضُورِ۔	----	ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥
سچا سبدُ روےَ گھٹ انّترِ سچے سِءُ لِو لائی ۔۔6۔۔	----	ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥
ستسنّگتِ مہِ نامُ نِرمولکُ وڈےَ بھاگِ پائِیا جائی ۔۔7۔۔	----	ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥
بھرمِ ن بھُولہُ ستِگُرُ سیوہُ منُ راکھہُ اِک ٹھائی ۔۔8۔۔	----	ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥
بِنُ ناوےَ سبھ بھُولی پھِردی بِرتھا جنمُ گوائی ۔۔9۔۔	----	ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥
جوگی جُگتِ گوائی ہنّڈھےَ پاکھنّڈِ جوگُ ن پائی ۔۔10۔۔	----	ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥
سِو نگری مہِ آسنِ بَیسےَ گُر سبدی جوگُ پائی ۔۔11۔۔	----	ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥

وھاتُر باجی[1] سبدِ نِوارے
نامُ وسے مَنِ آئی --12-- | [1]بازی-

ਧਾਤੁਰ ਬਾਜੀ ਸਬਦਿ ਨਿਵਾਰੇ
ਨਾਮੁ ਵਸੈ ਮਨਿ ਆਈ ॥੧੨॥

ایہُ سریرُ سرورُ ہے سنّتہُ
اِسنانُ کرے لِو لائی --13--

ਏਹੁ ਸਰੀਰੁ ਸਰਵਰੁ ਹੈ ਸੰਤਹੁ
ਇਸਨਾਨੁ ਕਰੇ ਲਿਵ ਲਾਈ ॥੧੩॥

نامِ اِسنانُ کرہِ سے جن نِرمل
سبدے مَیلُ گوائی --14--

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ
ਸਬਦੇ ਮੈਲੁ ਗਵਾਈ ॥੧੪॥

ترَے گُنْ اچیت نامُ چیتہِ ناہی
بِنُ ناوے بِنَسِ جائی --15--

ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ
ਬਿਨੁ ਨਾਵੈ ਬਿਨਸਿ ਜਾਈ ॥੧੫॥

برَہما بِسنُ مہیسُ ترَے مُورتِ
ترِگُنِ بھرمِ بھُلائی --16--

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ
ਤ੍ਰਿਗੁਣਿ ਭਰਮਿ ਭੁਲਾਈ ॥੧੬॥

گُر پرسادی ترِکُٹی چھُوٹے
چئُتھے پدِ لِو لائی --17--

ਗੁਰ ਪਰਸਾਦੀ ਤ੍ਰਿਕੁਟੀ ਛੂਟੈ
ਚਉਥੈ ਪਦਿ ਲਿਵ ਲਾਈ ॥੧੭॥

پنّڈِت پڑہِ پڑِ وادُ وکھانہِ
تِنّا بُوجھ ن پائی --18--

ਪੰਡਿਤ ਪੜਹਿ ਪੜਿ ਵਾਦੁ ਵਖਾਣਹਿ
ਤਿੰਨਾ ਬੂਝ ਨ ਪਾਈ ॥੧੮॥

بِکھیا ماتے بھرمِ بھُلائے
اُپدیسُ کہہِ کِسُ بھائی --19--

ਬਿਖਿਆ ਮਾਤੇ ਭਰਮਿ ਭੁਲਾਏ
ਉਪਦੇਸੁ ਕਹਹਿ ਕਿਸੁ ਭਾਈ ॥੧੯॥

بھگت جنا کی اُوتم بانی
جُگِ جُگِ رہی سمائی --20--

ਭਗਤ ਜਨਾ ਕੀ ਊਤਮ ਬਾਣੀ
ਜੁਗਿ ਜੁਗਿ ਰਹੀ ਸਮਾਈ ॥੨੦॥

باݨی لاگے سو گتِ پاۓ سبدے سچِ سمائی --21--	----	ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥
کائِیا نگری سبدے کھوجے نامُ نوںّ نِدھِ پائی --22--	----	ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥
منسا مارِ منُ سہجِ سماݨا بِنُ رسنا اُستتِ کرائی --23--	Page# [910]	ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥
لوئِݨ دیکھِ رہے بِسمادی چِتُ ادِسٹِ لگائی --24--	----	ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
اِدِسٹُ سدا رہے نِرالمُ جوتی جوتِ مِلائی --25--	----	ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥
ہءُ گرُ سلاہی[1] سدا آپݨا جِنِ ساچی بُوجھ بُجھائی --26-- |	----	ਹਉ ਗੁਰੁ ਸਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥
[1]سلاحی-		
نانکُ ایکُ کہےَ بینتّی ناوہُ گتِ پتِ پائی --27--2--11--	----	ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥
رامکلی مہلا[1] 3 -- | [1]محلا-	----	ਰਾਮਕਲੀ ਮਹਲਾ ੩ ॥
ہرِ کی پُوجا دُلنّبھ ہےَ سنّتہُ کہݨا کچھُو ن جائی --1--	----	ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥
سنّتہُ گُرمُکھِ پُورا پائی --	----	ਸੰਤਹੁ ਗੁਰਮੁਖਿ ਪੂਰਾ ਪਾਈ ॥
نامو پُوج کرائی --1-- رہاءُ --	----	ਨਾਮੋ ਪੂਜ ਕਰਾਈ ॥੧॥ ਰਹਾਉ ॥

ہرِ بِنُ سبھُ کِچھُ مَیلا سنّتہُ
کِیا ہءُ پُوج چڑھائی --2--

ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ
ਕਿਆ ਹਉ ਪੂਜ ਚੜਾਈ ॥੨॥

ہرِ ساچے بھاوے سا پُوجا ہووے
بھاݨا منِ وسائی --3--

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ
ਭਾਣਾ ਮਨਿ ਵਸਾਈ ॥੩॥

پُوجا کرے سبھُ لوکُ سنّتہُ
منمُکھِ تھاءِ ن پائی --4--

ਪੂਜਾ ਕਰੈ ਸਭੁ ਲੋਕੁ ਸੰਤਹੁ
ਮਨਮੁਖਿ ਥਾਇ ਨ ਪਾਈ ॥੪॥

سبدِ مرے منُ نِرملُ سنّتہُ
ایہ پُوجا تھاءِ پائی --5--

ਸਬਦਿ ਮਰੈ ਮਨੁ ਨਿਰਮਲੁ ਸੰਤਹੁ
ਏਹ ਪੂਜਾ ਥਾਇ ਪਾਈ ॥੫॥

پوِت پاون سے جن ساچے
ایک سبدِ لِو لائی --6--

ਪਵਿਤ ਪਾਵਨ ਸੇ ਜਨ ਸਾਚੇ
ਏਕ ਸਬਦਿ ਲਿਵ ਲਾਈ ॥੬॥

بِنُ ناوے ہور پُوج ن ہووی
بھرمِ بھُلی لوکائی --7--

ਬਿਨੁ ਨਾਵੈ ਹੋਰ ਪੂਜ ਨ ਹੋਵੀ
ਭਰਮਿ ਭੁਲੀ ਲੋਕਾਈ ॥੭॥

گُرمُکھِ آپ پچھاݨے سنّتہُ
رام نامِ لِو لائی --8--

ਗੁਰਮੁਖਿ ਆਪ ਪਛਾਣੈ ਸੰਤਹੁ
ਰਾਮ ਨਾਮਿ ਲਿਵ ਲਾਈ ॥੮॥

آپے نِرملُ پُوج کرائے
گُر سبدی تھاءِ پائی --9--

ਆਪੇ ਨਿਰਮਲੁ ਪੂਜ ਕਰਾਏ
ਗੁਰ ਸਬਦੀ ਥਾਇ ਪਾਈ ॥੯॥

پُوجا کرہِ پرُ بِدھِ نہی جاݨہِ
دُوجے بھاءِ ملُ لائی --10--

ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ
ਦੂਜੈ ਭਾਇ ਮਲੁ ਲਾਈ ॥੧੦॥

گُرمُکھِ ہووے سُ پُوجا جاݨۓ
بھاݨا مَنِ وسائی --11--

ਗੁਰਮੁਖਿ ਹੋਵੈ ਸੁ ਪੂਜਾ ਜਾਣੈ
ਭਾਣਾ ਮਨਿ ਵਸਾਈ ॥੧੧॥

بھاݨے تے سبھِ سُکھ پاوے سنّتہُ
انّتے نامُ سکھائی --12--

ਭਾਣੇ ਤੇ ਸਭਿ ਸੁਖ ਪਾਵੈ ਸੰਤਹੁ
ਅੰਤੇ ਨਾਮੁ ਸਖਾਈ ॥੧੨॥

اپݨا آپُ ن پچھاݨہِ سنّتہُ
کُوڑِ کرہِ وڈِیائی --13--

ਅਪਣਾ ਆਪੁ ਨ ਪਛਾਣਹਿ ਸੰਤਹੁ
ਕੂੜਿ ਕਰਹਿ ਵਡਿਆਈ ॥੧੩॥

پاکھنّڈِ کینۓ جمُ نہی چھوڈے
لےَ جاسی پتِ گوائی --14--

ਪਾਖੰਡਿ ਕੀਨੈ ਜਮੁ ਨਹੀ ਛੋਡੈ
ਲੈ ਜਾਸੀ ਪਤਿ ਗਵਾਈ ॥੧੪॥

جِن انترِ سبدُ آپُ پچھاݨہِ
گتِ مِتِ تِن ہی پائی --15--

ਜਿਨ ਅੰਤਰਿ ਸਬਦੁ ਆਪੁ ਪਛਾਣਹਿ
ਗਤਿ ਮਿਤਿ ਤਿਨ ਹੀ ਪਾਈ ॥੧੫॥

ایہُ منُویا سُنّن سمادھِ لگاوے
جوتی جوتِ مِلائی --16--

ਏਹੁ ਮਨੂਆ ਸੁੰਨ ਸਮਾਧਿ ਲਗਾਵੈ
ਜੋਤੀ ਜੋਤਿ ਮਿਲਾਈ ॥੧੬॥

سُݨِ سُݨِ گُرمُکھِ نامُ وکھاݨہِ
ستسنّگتِ میلائی --17--

ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ
ਸਤਸੰਗਤਿ ਮੇਲਾਈ ॥੧੭॥

گُرمُکھِ گاوے آپُ گواوے
دِرِ ساچے سوبھا پائی --18--

ਗੁਰਮੁਖਿ ਗਾਵੈ ਆਪੁ ਗਵਾਵੈ
ਦਰਿ ਸਾਚੈ ਸੋਭਾ ਪਾਈ ॥੧੮॥

ساچی باݨی سچُ وکھاݨۓ
سچِ نامِ لِو لائی --19--

ਸਾਚੀ ਬਾਣੀ ਸਚੁ ਵਖਾਣੈ
ਸਚਿ ਨਾਮਿ ਲਿਵ ਲਾਈ ॥੧੯॥

بھےَ بھنّجنُ اتِ پاپ نِلھنّجنُ
میرا پّربھُ انّتِ سکھائی --20--

ਭੈ ਭੰਜਨੁ ਅਤਿ ਪਾਪ ਨਿਖੰਜਨੁ
ਮੇਰਾ ਪ੍ਰਭੁ ਅੰਤਿ ਸਖਾਈ ॥੨੦॥

سبھُ کِچھُ آپے آپِ ورتےَ
نانک نامِ وڈِیائی --21--3--12--

ਸਭੁ ਕਿਛੁ ਆਪੇ ਆਪਿ ਵਰਤੈ
ਨਾਨਕ ਨਾਮਿ ਵਡਿਆਈ ॥੨੧॥੩॥੧੨॥

رامکلی مہلا[1] 3 -- | [1]محلا-

ਰਾਮਕਲੀ ਮਹਲਾ ੩ ॥

ہم کَچل کُچیل اتِ ابھِمانی
مِلِ سبدے مَیلُ اُتاری --1--

ਹਮ ਕੁਚਲ ਕੁਚੀਲ ਅਤਿ ਅਭਿਮਾਨੀ
ਮਿਲਿ ਸਬਦੇ ਮੈਲੁ ਉਤਾਰੀ ॥੧॥

سنّتہُ گُرمُکھِ نامِ نِستاری --

ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥

سچا نامُ وسِیا گھٹ انّترِ
کرتےَ آپِ سواری --1-- رہاءُ --

ਸਚਾ ਨਾਮੁ ਵਸਿਆ ਘਟ ਅੰਤਰਿ
ਕਰਤੈ ਆਪਿ ਸਵਾਰੀ ॥੧॥ ਰਹਾਉ ॥

پارس پرسے پھِرِ پارسُ ہوۓ
ہرِ جیءُ اپنٹی کِرپا دھاری --2--

ਪਾਰਸ ਪਰਸੇ ਫਿਰਿ ਪਾਰਸੁ ਹੋਏ
ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥

اِکِ بھیکھ کرہِ پھِرہِ ابھِمانی
تِن جُوۓَ باجی[1] ہاری --3-- | [1]بازی-

Page# [911]

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ
ਤਿਨ ਜੂਐ ਬਾਜੀ ਹਾਰੀ ॥੩॥

اِکِ اندِنُ بھگتِ کرہِ دِنُ راتی
رام نامُ اُرِ دھاری --4--

ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ
ਰਾਮ ਨਾਮੁ ਉਰਿ ਧਾਰੀ ॥੪॥

اندِنُ راتے سہجے ماتے
سہجے ہئُمےَ ماری --5--

ਅਨਦਿਨੁ ਰਾਤੇ ਸਹਜੇ ਮਾਤੇ
ਸਹਜੇ ਹਉਮੈ ਮਾਰੀ ॥੫॥

بھےَ بِنُ بھگتِ ن ہوئی کب ہی بھےَ بھاءِ بھگتِ سواری --6--	----	ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥
مائِیا موہُ سبدِ جلائِیا گِیانِ تتِ بیچاری --7--	----	ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥
آپے آپِ کرائے کرتا آپے بکھسِ[1] بھنّڈاری --8-- | [1]بخشِ-	----	ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥
تِس کِیا گُنا کا انّتُ ن پائِیا ہءُ گاوا سبدِ وِیچاری --9--	----	ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥
ہرِ جیءُ جپی ہرِ جیءُ سالاہی[1] وِچہُ آپُ نِواری --10-- | [1]سالاحی-	----	ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥
نامُ پدارتھُ گُر تے پائِیا اکھُٹ سچے بھنّڈاری --11--	----	ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥
اپِݨیا بھگتا نوُ آپے تُٹھا اپݨی کِرپا کرِ کل دھاری --12--	----	ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥
تِن ساچے نام کی سدا بھُکھ لاگی گاونِ سبدِ وِیچاری --13--	----	ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥
جیءُ پِنّڈُ سبھُ کِچھُ ہےَ تِس کا آکھݨُ بِکھمُ بیچاری --14--	----	ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥

سبدِ لگے سیئی جن نِسترے بھئُجل پارِ اُتاری --15--	----	ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥
بِنُ ہرِ ساچے کو پارِ ن پاوے بُوجھے کو وِیچاری --16--	----	ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥
جو دھُرِ لِکھیا سوئی پائِیا مِلِ ہرِ سبدِ سواری --17--	----	ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥
کائِیا کنّچنُ سبدے راتی ساچےَ ناءِ پِیاری --18--	----	ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥
کائِیا انّمرِتِ رہی بھرپُورے پائیۓَ سبدِ وِیچاری --19--	----	ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥
جو پّربھُ کھوجہِ سیئی پاوہِ ہورِ پھُوٹِ مُوۓ اہنّکاری --20--	----	ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥
بادی بِنسہِ سیوک سیوہِ گُر کے ہیتِ پِیاری --21--	----	ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥
سو جوگی تتُ گِیانُ بیچارے ہئُمےَ ترِسنا ماری --22--	----	ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥
ستِگُرُ داتا تِنےَ پچھاتا جِس نو کرِپا تُماری --2--3--	----	ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨॥੩॥

ستگُر ن سیوہِ مائِیا لاگے ڈُوبِ مُوئے اہنّکاری --24--	ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥
جچرُ اندرِ ساسُ تچرُ سیوا کیچےَ جاءِ ملیئےَ رام مُراری --25--	ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥
اندِنُ جاگت رہے دِنُ راتی اپنے پِرء پِریت پیاری --26--	ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥
تنُ منُ واری وارِ گھُمائی اپنے گُر وِٹہُ بلِہاری --27--	ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥
مائِیا موہُ بِنسِ جائِگا اُبرے سبدِ ویِچاری --28--	ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥
آپِ جگائے سیئی جاگے گُر کے سبدِ ویِچاری --29--	ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥
نانک سیئی مُوئے جِ نامُ ن چیتہِ بھگت جیوے ویِچاری --13--4--30--	ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥
رامکلی مہلا[1] 3 -- | [1]محلا-	ਰਾਮਕਲੀ ਮਹਲਾ ੩ ॥
نامُ کھجانا[1] گُر تے پائِیا ترِپت رہے اگھائی --1-- | [1]خزانا-	ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥
سنّتہُ گُرمُکھِ مُکتِ گت پائی --	ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥

ਏਕੁ ਨਾਮੁ ਵਸਿਆ ਘਟ ਅੰਤਰਿ
ਪੂਰੇ ਕੀ ਵਡਿਆਈ ॥੧॥ ਰਹਾਉ ॥

ایکُ نامُ وسِیا گھٹ انتّرِ
پُورے کی وڈِیائی --1-- رہاءُ --

Page# [912]

ਆਪੇ ਕਰਤਾ ਆਪੇ ਭੁਗਤਾ
ਦੇਦਾ ਰਿਜਕੁ ਸਬਾਈ ॥੨॥

آپے کرتا آپے بھُگتا
دیدا رِجکُ[1] سبائی --2-- | [1]رِزق-

ਜੋ ਕਿਛੁ ਕਰਣਾ ਸੋ ਕਰਿ ਰਹਿਆ
ਅਵਰੁ ਨ ਕਰਣਾ ਜਾਈ ॥੩॥

جو کِچھُ کرنا سو کرِ رہِیا
اورُ ن کرنا جائی --3--

ਆਪੇ ਸਾਜੇ ਸ੍ਰਿਸਟਿ ਉਪਾਏ
ਸਿਰਿ ਸਿਰਿ ਧੰਧੈ ਲਾਈ ॥੪॥

آپے ساجے سرِسٹِ اُپاۓ
سِرِ سِرِ دھنّدھے لائی --4--

ਤਿਸਹਿ ਸਰੇਵਹੁ ਤਾ ਸੁਖੁ ਪਾਵਹੁ
ਸਤਿਗੁਰਿ ਮੇਲਿ ਮਿਲਾਈ ॥੫॥

تِسہِ سریوہُ تا سُکھُ پاوہُ
ستِگُرِ میلِ مِلائی --5--

ਆਪਣਾ ਆਪੁ ਆਪਿ ਉਪਾਏ
ਅਲਖੁ ਨ ਲਖਣਾ ਜਾਈ ॥੬॥

آپنا آپُ آپِ اُپاۓ
الکھُ ن لکھنا جائی --6--

ਆਪੇ ਮਾਰਿ ਜੀਵਾਲੇ ਆਪੇ
ਤਿਸ ਨੋ ਤਿਲੁ ਨ ਤਮਾਈ ॥੭॥

آپے مارِ جیوالے آپے
تِس نو تِلُ ن تمائی[1] --7-- | [1]طماعی-

ਇਕਿ ਦਾਤੇ ਇਕਿ ਮੰਗਤੇ ਕੀਤੇ
ਆਪੇ ਭਗਤਿ ਕਰਾਈ ॥੮॥

اِکِ داتے اِکِ منّگتے کیتے
آپے بھگتِ کرائی --8--

ਸੇ ਵਡਭਾਗੀ ਜਿਨੀ ਏਕੋ ਜਾਤਾ
ਸਚੇ ਰਹੇ ਸਮਾਈ ॥੯॥

سے وڈبھاگی جِنی ایکو جاتا
سچے رہے سمائی --9--

آپِ سرُوپُ سِیانڑا آپے کِیمتِ[1] کہنڑُ ن جائی --10-- | [1]قیمتِ۔	----	ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥
آپے دُکھُ سُکھُ پاۓ انّترِ آپے بھرمِ بھُلائی --11--	----	ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥
وڈّا داتا گُرمُکھِ جاتا نِگُری انّدھ پھِرے لوکائی --12--	----	ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥
جِنی چاکھِیا تِنا سادُ آئِیا ستِگُرِ بُوجھ بُجھائی --13--	----	ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥
اِکنا ناوہُ آپِ بھُلاۓ اِکنا گُرمُکھِ دےءِ بُجھائی --14--	----	ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
سدا سدا سالاہِہُ[1] سنّتہُ تِس دی وڈی وڈِیائی --15-- | [1]سالاحِہُ۔	----	ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥
تِسُ بِنُ اورُ ن کوئی راجا کرِ تپاوسُ بنّت بنڑائی --16--	----	ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥
نِیاءُ تِسے کا ہے سد ساچا وِرلے ہُکمُ[1] منائی --17-- | [1]حُکمُ۔	----	ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥
تِس نو پّرانڑی سدا دھِیاوہُ جِنِ گُرمُکھِ بنّت بنڑائی --18--	----	ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥

سَتِگُر بھیٹےَ سو جنُ سِجھےَ جِسُ ہِردےَ نامُ وسائی --19--	----	ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥
سچا آپِ سدا ہےَ ساچا باݨی سبدِ سُݨائی --20--	----	ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥
نانک سُݨِ ویکھِ رہِیا وِسمادُ میرا پّربھُ روِیا سّرب تھائی --14--5--21--	----	ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
رامکلی مہلا[1] 5 اسٹپدِیا | [1]محلا-	----	ਰਾਮਕਲੀ ਮਹਲਾ ੫ ਅਸਟਪਦੀਆ
ੴ سَتِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کِنہی کِیا پروِرتِ پسارا --	----	ਕਿਨਹੀ ਕੀਆ ਪਰਵਿਰਤਿ ਪਸਾਰਾ ॥
کِنہی کِیا پُوجا بِستھارا --	----	ਕਿਨਹੀ ਕੀਆ ਪੂਜਾ ਬਿਸਥਾਰਾ ॥
کِنہی نِول بھُئِنّگم سادھے --	----	ਕਿਨਹੀ ਨਿਵਲ ਭੁਇਅੰਗਮ ਸਾਧੇ ॥
موہِ دِین ہرِ ہرِ آرادھے --1--	----	ਮੋਹਿ ਦੀਨ ਹਰਿ ਹਰਿ ਆਰਾਧੇ ॥੧॥
تیرا بھروسا پِیارے --	----	ਤੇਰਾ ਭਰੋਸਾ ਪਿਆਰੇ ॥
آن ن جانا ویسا --1-- رہاءُ --	----	ਆਨ ਨ ਜਾਨਾ ਵੇਸਾ ॥੧॥ ਰਹਾਉ ॥
کِنہی گّرِہُ تجِ وݨ کھنّڈِ پائِیا --	----	ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥
کِنہی مونِ ائُدھوُتُ سدائِیا --	----	ਕਿਨਹੀ ਮੋਨਿ ਅਉਧੂਤੁ ਸਦਾਇਆ ॥
کوئی کہتءُ اننّنِ بھگئُتی --	----	ਕੋਈ ਕਹਤਉ ਅਨੰਨਿ ਭਗਉਤੀ ॥
موہِ دِین ہرِ ہرِ اوٹ لیِتی --2--	----	ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥

کِنہی کہِیا ہءُ تیِرتھ واسی --	----	ਕਿਨਹੀ ਕਹਿਆ ਹਉ ਤੀਰਥ ਵਾਸੀ ॥
کوئی انّنُ تجِ بھئِیا اُداسی --	----	ਕੋਈ ਅੰਨੁ ਤਜਿ ਭਇਆ ਉਦਾਸੀ ॥
کِنہی بھونُ سبھ دھرتی کرِیا --	----	ਕਿਨਹੀ ਭਵਨੁ ਸਭ ਧਰਤੀ ਕਰਿਆ ॥
موہِ دِین ہرِ ہرِ درِ پرِیا --3--	----	ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥
کِنہی کہِیا مےَ کُلہِ وڈِیائی --	----	ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥
کِنہی کہِیا باہ بہُ بھائی --	----	ਕਿਨਹੀ ਕਹਿਆ ਬਾਹ ਬਹੁ ਭਾਈ ॥
کوئی کہےَ مےَ دھنہِ پسارا --	Page# [913]	ਕੋਈ ਕਹੈ ਮੈ ਧਨਹਿ ਪਸਾਰਾ ॥
موہِ دِین ہرِ ہرِ آدھارا --4--	----	ਮੋਹਿ ਦੀਨ ਹਰਿ ਹਰਿ ਆਧਾਰਾ ॥੪॥
کِنہی گھُوگھر نِرتِ کرائی --	----	ਕਿਨਹੀ ਘੂਘਰ ਨਿਰਤਿ ਕਰਾਈ ॥
کِنہُو ورت نیم مالا پائی --	----	ਕਿਨਹੂ ਵਰਤ ਨੇਮ ਮਾਲਾ ਪਾਈ ॥
کِنہی تِلکُ گوپی چنّدن لائِیا --	----	ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥
موہِ دِین ہرِ ہرِ ہرِ دھِیائِیا --5--	----	ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥
کِنہی سِدھ بہُ چیٹک لاۓ --	----	ਕਿਨਹੀ ਸਿਧ ਬਹੁ ਚੇਟਕ ਲਾਏ ॥
کِنہی بھیکھ بہُ تھاٹ بناۓ --	----	ਕਿਨਹੀ ਭੇਖ ਬਹੁ ਥਾਟ ਬਨਾਏ ॥
کِنہی تنّت منّت بہُ کھیوا --	----	ਕਿਨਹੀ ਤੰਤ ਮੰਤ ਬਹੁ ਖੇਵਾ ॥
موہِ دِین ہرِ ہرِ ہرِ سیوا --6--	----	ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥
کوئی چتُر کہاوےَ پنّڈِت --	----	ਕੋਈ ਚਤੁਰੁ ਕਹਾਵੈ ਪੰਡਿਤ ॥
کو کھٹُ کرم سہِت سِءُ منّڈِت --	----	ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥
کوئی کرےَ آچار سُکرنْی --	----	ਕੋਈ ਕਰੈ ਆਚਾਰ ਸੁਕਰਣੀ ॥

موہ دین ہر ہر ہر سرنٰی --7-- ---- ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥

سگلے کرم دھرم جُگ سودھے -- ---- ਸਗਲੇ ਕਰਮ ਧਰਮ ਜੁਗ ਸੋਧੇ ॥

بِن ناوے اِہُ منُ ن پرّبودھے -- ---- ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥

کہُ نانک جءُ سادھسنّگُ پائِیا -- ---- ਕਹੁ ਨਾਨਕ ਜਉ ਸਾਧਸੰਗੁ ਪਾਇਆ ॥

بُوجھی ترِسنا مہا سیِتلائِیا --8--1-- ---- ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥

رامکلی مہلا[1] 5 -- | [1]محلا ---- ਰਾਮਕਲੀ ਮਹਲਾ ੫ ॥

اِسُ پانی تے جِن توُ گھرِیا -- ---- ਇਸੁ ਪਾਨੀ ਤੇ ਜਿਨਿ ਤੂ ਘਰਿਆ ॥

ماٹی کا لے دیہُرا کرِیا -- ---- ਮਾਟੀ ਕਾ ਲੇ ਦੇਹੁਰਾ ਕਰਿਆ ॥

اُکتِ جوتِ لےَ سُرتِ پریِکھِیا -- ---- ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥

مات گربھ مہِ جِن توُ راکھِیا --1-- ---- ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥

راکھنہارُ سمہّارِ جنا -- ---- ਰਾਖਨਹਾਰੁ ਸਮ੍ਹ੍ਹਾਰਿ ਜਨਾ ॥

سگلے چھوڈِبیِچار منا --1-- رہاءُ -- ---- ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥

جِن دِیۓ تُدھُ باپ مہتاری -- ---- ਜਿਨਿ ਦੀਏ ਤੁਧੁ ਬਾਪ ਮਹਤਾਰੀ ॥

جِن دِیۓ بھّرات پُت ہاری -- ---- ਜਿਨਿ ਦੀਏ ਭ੍ਰਾਤ ਪੁਤ ਹਾਰੀ ॥

جِن دِیۓ تُدھُ بنِتا ارُ میِتا -- ---- ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥

تِسُ ٹھاکُر کءُ رکھِ لیہُ چیِتا --2-- ---- ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥

جِن دیِیا تُدھُ پونُ امولا -- ---- ਜਿਨਿ ਦੀਆ ਤੁਧੁ ਪਵਨੁ ਅਮੋਲਾ ॥

جِن دیِیا تُدھُ نیِرُ نرمولا -- ---- ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥

جِن دیِیا تُدھُ پاوکُ بلنا -- ---- ਜਿਨਿ ਦੀਆ ਤੁਧੁ ਪਾਵਕੁ ਬਲਨਾ ॥

تِسُ ٹھاکُر کی رہُ من سرنا --3--	----	ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥
چھتِیہ انمّرِت جِن بھوجن دِیۓ --	----	ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥
انتّرِ تھان ٹھہراون کءُ کیۓ --	----	ਅੰਤਰਿ ਥਾਨ ਠਹਰਾਵਨ ਕਉ ਕੀਏ ॥
بسُدھا دِیئو برتنِ بلنا --	----	ਬਸੁਧਾ ਦੀਓ ਬਰਤਨਿ ਬਲਨਾ ॥
تِسُ ٹھاکُر کے چِتِ رکھُ چرنا --4--	----	ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥
پیکھن کءُ نیتّر سُنن کءُ کرنا --	----	ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥
ہست کماون باسن رسنا --	----	ਹਸਤ ਕਮਾਵਨ ਬਾਸਨ ਰਸਨਾ ॥
چرن چلن کءُ سِرُ کینو میرا --	----	ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥
من تِسُ ٹھاکُر کے پُوجہُ پَیرا --5--	----	ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥
اپوِتّر پوِتّرُ جِن تُو کرِیا --	----	ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥
سگل جونِ مہِ تُو سِرِ دھرِیا --	----	ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥
اب تُو سِیجھُ بھاوےَ نہی سِجھےَ --	----	ਅਬ ਤੂ ਸੀਝੁ ਭਾਵੈ ਨਹੀ ਸੀਝੈ ॥
کارجُ سورےَ من پرّبھُ دھِیائیجےَ --6--	----	ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥
اِیہا اُوہا ایکےَ اوہی --	----	ਈਹਾ ਊਹਾ ਏਕੈ ਓਹੀ ॥
جت کت دیکھیۓَ تت تت توہی --	----	ਜਤ ਕਤ ਦੇਖੀਐ ਤਤ ਤਤ ਤੋਹੀ ॥
تِسُ سیوت منِ آلسُ کرےَ --	----	ਤਿਸੁ ਸੇਵਤ ਮਨਿ ਆਲਸੁ ਕਰੈ ॥
جِسُ وِسرِۓَ اِک نِمکھ ن سرےَ --7--	----	ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥
ہم اپرادھی نِرگُنِیارے --	----	ਹਮ ਅਪਰਾਧੀ ਨਿਰਗੁਨੀਆਰੇ ॥

نا کچھ سیوا نا کرمارے --	----	ਨਾ ਕਿਛੁ ਸੇਵਾ ਨਾ ਕਰਮਾਰੇ ॥
گُرُ بوہِتھُ وڈبھاگی مِلیا --	----	ਗੁਰੁ ਬੋਹਿਥੁ ਵਡਭਾਗੀ ਮਿਲਿਆ ॥
نانک داس سنّگِ پاتھر تریا --8--2--	----	ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
کاہُو بِہاوے رنّگ رس رُوپ --	----	ਕਾਹੂ ਬਿਹਾਵੈ ਰੰਗ ਰਸ ਰੂਪ ॥
کاہُو بِہاوے ماءِ باپ پُوت --	----	ਕਾਹੂ ਬਿਹਾਵੈ ਮਾਇ ਬਾਪ ਪੂਤ ॥
کاہُو بِہاوے راج مِلکھ واپارا --	Page# [914]	ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥
سنّت بِہاوے ہرِ نام ادھارا --1--	----	ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥
رچنا ساچُ بنی --	----	ਰਚਨਾ ਸਾਚੁ ਬਨੀ ॥
سبھ کا ایکُ دھنی --1-- رہاءُ --	----	ਸਭ ਕਾ ਏਕੁ ਧਨੀ ॥੧॥ ਰਹਾਉ ॥
کاہُو بِہاوے بید ارُ بادِ --	----	ਕਾਹੂ ਬਿਹਾਵੈ ਬੇਦ ਅਰੁ ਬਾਦਿ ॥
کاہُو بِہاوے رسنا سادِ --	----	ਕਾਹੂ ਬਿਹਾਵੈ ਰਸਨਾ ਸਾਦਿ ॥
کاہُو بِہاوے لپٹِ سنّگِ ناری --	----	ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥
سنّت رچے کیول نام مُراری --2--	----	ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥
کاہُو بِہاوے کھیلت جُویا --	----	ਕਾਹੂ ਬਿਹਾਵੈ ਖੇਲਤ ਜੂਆ ॥
کاہُو بِہاوے املی ہُویا --	----	ਕਾਹੂ ਬਿਹਾਵੈ ਅਮਲੀ ਹੂਆ ॥
کاہُو بِہاوے پر درب چوراۓ[1] -- | [1]چوراۓ-	----	ਕਾਹੂ ਬਿਹਾਵੈ ਪਰ ਦਰਬ ਚੋਰਾਏ ॥
ہرِ جن بِہاوے نام دھِیاۓ --3--	----	ਹਰਿ ਜਨ ਬਿਹਾਵੈ ਨਾਮ ਧਿਆਏ ॥੩॥
کاہُو بِہاوے جوگ تپ پُوجا --	----	ਕਾਹੂ ਬਿਹਾਵੈ ਜੋਗ ਤਪ ਪੂਜਾ ॥

کاہُو روگ سوگ بھرمِیجا --	----	ਕਾਹੂ ਰੋਗ ਸੋਗ ਭਰਮੀਜਾ ॥
کاہُو پون دھار جات بِہاۓ --	----	ਕਾਹੂ ਪਵਨ ਧਾਰ ਜਾਤ ਬਿਹਾਏ ॥
سنّت بِہاوے کِیرتنُ گاۓ --4--	----	ਸੰਤ ਬਿਹਾਵੈ ਕੀਰਤਨੁ ਗਾਏ ॥੪॥
کاہُو بِہاوے دِنُ رَینِ چالت --	----	ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥
کاہُو بِہاوے سو پِڑُ مالت --	----	ਕਾਹੂ ਬਿਹਾਵੈ ਸੋ ਪਿੜੁ ਮਾਲਤ ॥
کاہُو بِہاوے بال پڑاوت --	----	ਕਾਹੂ ਬਿਹਾਵੈ ਬਾਲ ਪੜਾਵਤ ॥
سنّت بِہاوے ہرِ جسُ گاوت --5--	----	ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥
کاہُو بِہاوے نٹ ناٹِک نِرتے --	----	ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥
کاہُو بِہاوے جِییائِہ ہِرتے --	----	ਕਾਹੂ ਬਿਹਾਵੈ ਜੀਆਇਹ ਹਿਰਤੇ ॥
کاہُو بِہاوے راج مہِ ڈرتے --	----	ਕਾਹੂ ਬਿਹਾਵੈ ਰਾਜ ਮਹਿ ਡਰਤੇ ॥
سنّت بِہاوے ہرِ جسُ کرتے --6--	----	ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥
کاہُو بِہاوے متا مسُورتِ --	----	ਕਾਹੂ ਬਿਹਾਵੈ ਮਤਾ ਮਸੂਰਤਿ ॥
[1]ضرُورتِ- | کاہُو بِہاوے سیوا جرُورتِ[1] --	----	ਕਾਹੂ ਬਿਹਾਵੈ ਸੇਵਾ ਜਰੂਰਤਿ ॥
کاہُو بِہاوے سودھت جِیوت --	----	ਕਾਹੂ ਬਿਹਾਵੈ ਸੋਧਤ ਜੀਵਤ ॥
سنّت بِہاوے ہرِ رسُ پِیوت --7--	----	ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥
جِتُ کو لائِیا تِت ہی لگانا --	----	ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥
نا کو مُوڑُ نہی کو سِیانا --	----	ਨਾ ਕੋ ਮੂੜੁ ਨਹੀ ਕੋ ਸਿਆਨਾ ॥
کرِ کرِپا جِسُ دیوے ناءُ --	----	ਕਰਿ ਕਿਰਪਾ ਜਿਸੁ ਦੇਵੈ ਨਾਉ ॥
نانک تا کے بلِ بلِ جاءُ --8--3--	----	ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥

رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥
داوا اگنِ رہے ہرِ بُوٹ ۔۔	----	ਦਾਵਾ ਅਗਨਿ ਰਹੇ ਹਰਿ ਬੂਟ ॥
مات گربھ سنّکٹ تے چھُوٹ ۔۔	----	ਮਾਤ ਗਰਭ ਸੰਕਟ ਤੇ ਛੂਟ ॥
جا کا نامُ سِمرت بھءُ جاءِ ۔۔	----	ਜਾ ਕਾ ਨਾਮੁ ਸਿਮਰਤ ਭਉ ਜਾਇ ॥
تَیسے سنّت جنا راکھےَ ہرِ راءِ ۔۔1۔۔	----	ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥
اَیسے راکھنہار دئِیال ۔۔	----	ਐਸੇ ਰਾਖਨਹਾਰ ਦਇਆਲ ॥
جت کت دیکھءُ تُم پ٘رتِپال ۔۔1۔۔ رہاءُ ۔۔	----	ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥
جلُ پیِوت جِءُ تِکھا مِٹنّت ۔۔	----	ਜਲੁ ਪੀਵਤ ਜਿਉ ਤਿਖਾ ਮਿਟੰਤ ॥
دھن بگسےَ گ٘رِہِ آوت کنّت ۔۔	----	ਧਨ ਬਿਗਸੈ ਗ੍ਰਿਹਿ ਆਵਤ ਕੰਤ ॥
لوبھی کا دھنُ پ٘رانݨ ادھارُ ۔۔	----	ਲੋਭੀ ਕਾ ਧਨੁ ਪ੍ਰਾਣ ਅਧਾਰੁ ॥
تِءُ ہرِ جن ہرِ ہرِ نام پِیارُ ۔۔2۔۔	----	ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥
کِرسانی جِءُ راکھےَ رکھوالا ۔۔	----	ਕਿਰਸਾਨੀ ਜਿਉ ਰਾਖੈ ਰਖਵਾਲਾ ॥
مات پِتا دئِیا جِءُ بالا ۔۔	----	ਮਾਤ ਪਿਤਾ ਦਇਆ ਜਿਉ ਬਾਲਾ ॥
پ٘رِیتمُ دیکھِ پ٘رِیتمُ مِل جاءِ ۔۔	----	ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥
تِءُ ہرِ جن راکھےَ کنّٹھِ لاءِ ۔۔3۔۔	----	ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥
جِءُ انّدھُلے پیکھت ہوءِ اننّد ۔۔	----	ਜਿਉ ਅੰਧੁਲੇ ਪੇਖਤ ਹੋਇ ਅਨੰਦ ॥
گُونّگا بکت گاوےَ بہُ چھنّد ۔۔	----	ਗੂੰਗਾ ਬਕਤ ਗਾਵੈ ਬਹੁ ਛੰਦ ॥
پِنّگُل پربت پرتے پارِ ۔۔	----	ਪਿੰਗੁਲ ਪਰਬਤ ਪਰਤੇ ਪਾਰਿ ॥

ہرِ کے نامِ سگل اُدھارِ ۔۔4۔۔	----	ਹਰਿ ਕੈ ਨਾਮਿ ਸਗਲ ਉਧਾਰਿ ॥੪॥
جِءُ پاوک سنّگِ سِیت کو ناس ۔۔	----	ਜਿਉ ਪਾਵਕ ਸੰਗਿ ਸੀਤ ਕੋ ਨਾਸ ॥
اَیسے پ٘راچھت سنّتسنّگِ بِناس ۔۔	----	ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥
جِءُ سابُنِ[1] کاپر اُوجل ہوت ۔۔ | [1]صابُنِ۔	----	ਜਿਉ ਸਾਬੁਨਿ ਕਾਪਰ ਊਜਲ ਹੋਤ ॥
نام جپت سبھُ بھ٘رمُ بھءُ کھوت ۔۔5۔۔	----	ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥
جِءُ چکوی سُورج کی آس ۔۔	----	ਜਿਉ ਚਕਵੀ ਸੂਰਜ ਕੀ ਆਸ ॥
جِءُ چاترِک بُوند کی پِیاس ۔۔	----	ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥
جِءُ کُرنّک ناد کرن سمانے ۔۔	----	ਜਿਉ ਕੁਰੰਕ ਨਾਦ ਕਰਨ ਸਮਾਨੇ ॥
تِءُ ہرِ نام ہرِ جن منِہ سُکھانے ۔۔6۔۔	----	ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥
تُمری کر٘پا تے لاگی پ٘رِیتِ ۔۔	----	ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥
دِئیال بھۓ تا آۓ چِیتِ ۔۔	Page# [915]	ਦਇਆਲ ਭਏ ਤਾ ਆਏ ਚੀਤਿ ॥
دِئیا دھاری تِنِ دھارݨہار ۔۔	----	ਦਇਆ ਧਾਰੀ ਤਿਨਿ ਧਾਰਣਹਾਰ ॥
بنّدھن تے ہوئی چھُٹکار ۔۔7۔۔	----	ਬੰਧਨ ਤੇ ਹੋਈ ਛੁਟਕਾਰ ॥੭॥
سبھِ تھان دیکھے نَیݨ الوءِ ۔۔	----	ਸਭਿ ਥਾਨ ਦੇਖੇ ਨੈਣ ਅਲੋਇ ॥
تِسُ بِنُ دُوجا اورُ ن کوءِ ۔۔	----	ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
بھ٘رم بھےَ چھُوٹے گُر پرساد ۔۔	----	ਭ੍ਰਮ ਭੈ ਛੂਟੇ ਗੁਰ ਪਰਸਾਦ ॥
نانک پیکھِئو سبھُ بِسماد ۔۔8۔۔4۔۔	----	ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥

جیء جنّت سبھِ پیکھیئہِ	----	ਜੀਅ ਜੰਤ ਸਭਿ ਪੇਖੀਅਹਿ
پّربھ سگل تُماری دھارنا --1--		ਪ੍ਰਭ ਸਗਲ ਤੁਮਾਰੀ ਧਾਰਨਾ ॥੧॥
اِہُ منُ ہرِ کےَ نامِ اُدھارنا --1-- رہاۓ --	----	ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥
کھِن مہِ تھاپِ اُتھاپے کُدرتِ[1]	----	ਖਿਨ ਮਹਿ ਥਾਪਿ ਉਥਾਪੇ ਕੁਦਰਤਿ
سبھِ کرتے کے کارنا --2-- | [1]قُدرتِ-		ਸਭਿ ਕਰਤੇ ਕੇ ਕਾਰਨਾ ॥੨॥
کامُ کّرودھُ لوبھُ جھوٹھُ نِنّدا	----	ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ
سادھو سنّگِ بِدارنا --3--		ਸਾਧੂ ਸੰਗਿ ਬਿਦਾਰਨਾ ॥੩॥
نامُ جپت منُ نِرمل ہووے	----	ਨਾਮੁ ਜਪਤ ਮਨੁ ਨਿਰਮਲ ਹੋਵੈ
سوکھے سوکھِ گُدارنا --4--		ਸੂਖੇ ਸੂਖਿ ਗੁਦਾਰਨਾ ॥੪॥
بھگت سرنِ جو آوے پّرانْی	----	ਭਗਤ ਸਰਣਿ ਜੋ ਆਵੈ ਪ੍ਰਾਣੀ
تِسُ اِیہا اُوہا ن ہارنا --5--		ਤਿਸੁ ਈਹਾ ਊਹਾ ਨ ਹਾਰਨਾ ॥੫॥
سُوکھ دُوکھ اِسُ من کی بِرتھا	----	ਸੂਖ ਦੂਖ ਇਸੁ ਮਨ ਕੀ ਬਿਰਥਾ
تُم ہی آگےَ سارنا --6--		ਤੁਮ ਹੀ ਆਗੈ ਸਾਰਨਾ ॥੬॥
تُو داتا سبھنا جِیا کا	----	ਤੂ ਦਾਤਾ ਸਭਨਾ ਜੀਆ ਕਾ
آپن کیِیا پالنا --7--		ਆਪਨ ਕੀਆ ਪਾਲਨਾ ॥੭॥
انِک بار کوٹِ جن اُوپرِ	----	ਅਨਿਕ ਬਾਰ ਕੋਟਿ ਜਨ ਊਪਰਿ
نانکُ ونّجے وارنا --8--5--		ਨਾਨਕੁ ਵੰਞੈ ਵਾਰਨਾ ॥੮॥੫॥
رامکلی مہلا[1] 5 اسٹپدی | [1]محلا-	----	ਰਾਮਕਲੀ ਮਹਲਾ ੫ ਅਸਟਪਦੀ
ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥

درسنُ بھیٹت پاپ سبھِ ناسہِ ہرِ سِءُ دےءِ مِلائی --1--	ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥
میرا گُرُ پرمیسرُ سُکھدائی --	ਮੇਰਾ ਗੁਰੁ ਪਰਮੇਸਰੁ ਸੁਖਦਾਈ ॥
پاربّرہم کا نامُ دِرڑاۓ انّتے ہوءِ سکھائی --1-- رہاءُ --	ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥
سگل دُوکھ کا ڈیرا بھنّا سنّت دھورِ مُکھِ لائی --2--	ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥
پتت پُنیت کیۓ کھِن بھیترِ اگیانُ اندھیرُ ونّجائی --3--	ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥
کرنٛ کارنٛ سمرتھ سُیامی نانک تِسُ سرنٛائی --4--	ਕਰਣ ਕਾਰਣ ਸਮਰਥ ਸੁਆਮੀ ਨਾਨਕ ਤਿਸੁ ਸਰਣਾਈ ॥੪॥
بنّدھن توڑِ چرن کمل دِرڑاۓ ایک سبدِ لِو لائی --5--	ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥
انّدھ کُوپ بِکھِیا تے کاڈھِئو ساچ سبدِ بنٛ آئی --6--	ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥
جنم مرنٛ کا سہسا چُوکا باہُڑِ کتہُ ن دھائی --7--	ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥
نام رسائِنٛ اِہُ منُ راتا انّمرِتُ پی ترِپتائی --8--	ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥

سنّتسنّگ مِل کیرتنُ گائِیا نِہچل وسِیا جائی --9--	----	ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥
پُورے گُرِ پُوری مت دِینی ہرِ بِنُ آن ن بھائی --10--	----	ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥
نامُ نِدھانُ پائِیا وڈبھاگی نانک نرکِ ن جائی --11--	----	ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥
گھال سِیانپ اُکتِ ن میری پُورے گُرُو کمائی --12--	----	ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥
جپ تپ سنّجم سُچِ ہے سوئی آپے کرے کرائی --13--	----	ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥
پُتّر کلتّر مہا بِکھِیا مہِ گُرِ ساچے لاءِ ترائی --14--	----	ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥
اپنے جیء تے آپِ سمّہالے آپِ لیئے لڑِ لائی --15--	----	ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥
ساچ دھرم کا بیڑا بانْدھِیا بھوجلُ پارِ پوائی --16--	Page# [916]	ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥
بیسُمار[1] بیئنّت سُیامی نانک بلِ بلِ جائی --17-- | [1]بیشُمار-	----	ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥

اکال مُورتِ اجُونی سنّبھءُ کلِ انّدھکار دِیپائی --18--	----	ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥
انّترجامی جِیئن کا داتا دیکھت تّرِپتِ اگھائی --19--	----	ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥
ایکنّکارُ نِرنّجنُ نِربھءُ سبھ جلِ تھلِ رہِیا سمائی --20--	----	ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥
بھگتِ دانُ بھگتا کءُ دِینا ہرِ نانکُ جاچےَ مائی --21--1--6--	----	ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
سلوکُ --	----	ਸਲੋਕੁ ॥
سِکھہُ سبدُپِیارِہو جنم مرن کی ٹیک --	----	ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
مُکھُ اُوجلُ سدا سُکھی نانک سِمرت ایک --1--	----	ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥
منُ تنُ راتا رام پِیارے ہرِ پّریم بھگتِ بݨِ آئی سنّتہُ --1--	----	ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥
ستِگُرِ کھیپ نِباہی سنّتہُ --	----	ਸਤਿਗੁਰਿ ਖੇਪ ਨਿਬਾਹੀ ਸੰਤਹੁ ॥
ہرِ نامُ لاہا داس کءُ دِییا سگلی تّرِسن اُلاہی سنّتہُ --1-- رہاءُ --	----	ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥

کھوجت کھوجت لالُ اِکُ پائِیا ہرِ کِیمتِ[1] کہنڑُ ن جائی سنّتہُ --2-- |	----	ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥
[1]قیمتِ-		
چرن کمل سِءُ لاگو دھِیانا ساچےَ درسِ سمائی سنّتہُ --3--	----	ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
گُنڑ گاوت گاوت بھےٴ نِہالا ہرِ سِمرت ترِّپتِ اگھائی سنّتہُ --4--	----	ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥
آتم رامُ روِیا سبھ انّترِ کت آوےَ کت جائی سنّتہُ --5--	----	ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥
آدِ جُگادی ہےَ بھی ہوسی سبھ جِیا کا سُکھدائی سنّتہُ --6--	----	ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥
آپِ بیئنّتُ انّتُ نہی پائیِۓَ پُورِ رہِیا سبھ ٹھائی سنّتہُ --7--	----	ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥
مِیت ساجن مالُ جوبنُ سُت ہرِ نانک باپُ میری مائی سنّتہُ --8--2--7--	----	ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
رامکلی مہلا[1] 5 -- | [1]محلا-	----	ਰਾਮਕਲੀ ਮਹਲਾ ੫ ॥
من بچ کرّمِ رام نامُ چِتاری --	----	ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥

گھُومن گھیرِ مہا اتِ بِکھڑی گُرمُکھِ نانک پارِ اُتاری --1-- رہاءُ --	----	ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥
انترِ سُوکھا باہرِ سُوکھا ہرِ جپِ ملن بھئے دُسٹاری --1--	----	ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥
جِس تے لاگے تِنہِ نِوارے پّربھ جیءُ اپنْی کِرپا دھاری --2--	----	ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥
اُدھرے سنّت پرے ہرِ سرنی پچِ بنسے مہا اہنکاری --3--	----	ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥
سادھُو سنّگت اِہُ پھلُ پائِیا اِکُ کیول نامُ ادھاری --4--	----	ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥
ن کوئی سُورُ ن کوئی ہِیْنا سبھ پّرگٹی جوتِ تُمّہاری --5--	----	ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਾਰੀ ॥੫॥
تُمّہ سمرتھ اکتھ اگوچر روِیا ایکُ مُراری --6--	----	ਤੁਮ੍ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥
کِیمتِ[1] کئُنْ کرے تیری کرتے پّربھ انّتُ ن پاراواری --7-- | [1]قیمتِ-	----	ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥
نام دانُ نانک وڈِیائی تیرِیا سنّت جنا ریٹاری --22--8--3--8--	----	ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥

رامکلی مہلا[1] 3 انندُ | محلا[1]	----	ਰਾਮਕਲੀ ਮਹਲਾ ੩ ਅਨੰਦੁ
ੴ سِتگُر پْرسادِ --	Page# [917]	ੴ ਸਤਿਗੁਰ ਪ੍ਰਸਾਦਿ ॥
انندُ بھِئیا میری مائے سِتگُرو مےَ پائِیا --	----	ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
سِتگُرُ ت پائِیا سہج سیتی مَنِ وجِیا وادھائِیا --	----	ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
راگ رتن پروار پرِییا سبد گاوݨ آئِیا --	----	ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
سبدو ت گاوہُ ہری کیرا مَنِ جِنی وسائِیا --	----	ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
کہےَ نانکُ انندُ ہوِیا سِتگُرو مےَ پائِیا --1--	----	ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
اے من میرِیا تُو سدا رہُ ہرِ نالے --	----	ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ہرِ نالِ رہُ تُو منّ میرے دُوکھ سبھِ وِسارݨا --	----	ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
انّگِیکارُ اوہُ کرے تیرا کارج سبھِ سوارݨا --	----	ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

سبھنا گلا سمرتھُ سُیامی سو کِءُ منہُ وِسارے --	----	ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
کہےَ نانکُ مّن میرے سدا رہُ ہرِ نالے --2--	----	ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
ساچے ساہِبا[1] کِیا ناہی گھرِ تیرےَ -- | [1]صاحِبا-	----	ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
گھرِ ت تیرےَ سبھُ کِچھُ ہےَ جِسُ دیہِ سُ پاوۓ --	----	ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
سدا سِپھتِ[1] سلاہ[2] تیری نامُ منِ وساوۓ -- | [1]صِفتِ- [2]سلاح-	----	ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
نامُ جِن کےَ منِ وسِیا واجے سبد گھنیرے --	----	ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
کہےَ نانکُ سچے ساہِب[1] کِیا ناہی گھرِ تیرےَ --3-- | [1]صاحِب-	----	ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
ساچا نامُ میرا آدھارو --	----	ਸਾਚਾ ਨਾਮੁ ਮੇਰਾ ਆਧਾਰੋ ॥
ساچُ نامُ ادھارُ میرا جِنِ بھُکھا سبھِ گوائِیا --	----	ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
کرِ سانْتِ سُکھ منِ آءِ وسِیا جِنِ اِچھا سبھِ پُجائِیا --	----	ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥

سدا کُربانݨُ[1] کیتا گُرو وِٹہُ
جِس دِییا ایہِ وڈِیائِیا -- | [1]قُربانݨُ-

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ
ਜਿਸ ਦੀਆ ਏਹਿ ਵਡਿਆਈਆ ॥

کہےَ نانکُ سُنݨہُ سنّتہُ
سبدِ دھرہُ پِیارو --

ਕਹੈ ਨਾਨਕੁ ਸੁਣਹੁ ਸੰਤਹੁ
ਸਬਦਿ ਧਰਹੁ ਪਿਆਰੋ ॥

ساچا نامُ میرا آدھارو --4--

ਸਾਚਾ ਨਾਮੁ ਮੇਰਾ ਆਧਾਰੋ ॥੪॥

واجے پنّچ سبد تِتُ گھرِ سبھاگے --

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥

گھرِ سبھاگے سبد واجے
کلا جِتُ گھرِ دھارِییا --

ਘਰਿ ਸਭਾਗੈ ਸਬਦ ਵਾਜੇ
ਕਲਾ ਜਿਤੁ ਘਰਿ ਧਾਰੀਆ ॥

پنّچ دُوت تُدھُ وسِ کیتے
کالُ کنّٹکُ مارِیا --

ਪੰਚ ਦੂਤ ਤੁਧੁ ਵਸਿ ਕੀਤੇ
ਕਾਲੁ ਕੰਟਕੁ ਮਾਰਿਆ ॥

دھُرِ کرمِ پائِیا تُدھُ جِن کءُ
سِ نامِ ہرِ کےَ لاگے --

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ
ਸਿ ਨਾਮਿ ਹਰਿ ਕੈ ਲਾਗੇ ॥

کہےَ نانکُ تہ سُکھُ ہوِیا
تِتُ گھرِ انہد واجے --5--

ਕਹੈ ਨਾਨਕੁ ਤਹ ਸੁਖੁ ਹੋਆ
ਤਿਤੁ ਘਰਿ ਅਨਹਦ ਵਾਜੇ ॥੫॥

ساچی لِوےَ بِنُ دیہ نِمانݨی --

ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥

دیہ نِمانݨی لِوےَ باجھہُ
کِیا کرے ویچارِییا --

ਦੇਹ ਨਿਮਾਣੀ ਲਿਵੈ ਬਾਝਹੁ
ਕਿਆ ਕਰੇ ਵੇਚਾਰੀਆ ॥

تُدھُ باجھُ سمرتھ کوءِ ناہی
کّرِپا کرِ بنوارِییا --

ਤੁਧੁ ਬਾਝੁ ਸਮਰਥ ਕੋਇ ਨਾਹੀ
ਕ੍ਰਿਪਾ ਕਰਿ ਬਨਵਾਰੀਆ ॥

ایس ن ءُ ہورُ تھاءُ ناہی سبدِ لاگِ سوارِییا --	----	ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥
کہےَ نانکُ لِوےَ باجھُ کِیا کرے ویچارِییا --6--	----	ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥
آننّدُ آننّدُ سبھُ کو کہےَ آننّدُ گُرو تے جانِیا --	----	ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥
جانِیا آننّدُ سدا گُر تے کِرپا کرے پیارِیا --	----	ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥
کرِ کِرپا کِلوِکھ کٹے گِیان انّجنُ سارِیا --	----	ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥
اندرہُ جِن کا موہُ تُٹا تِن کا سبدُ سچےَ سوارِیا --	----	ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥
کہےَ نانکُ ایہُ اننّدُ ہےَ آننّدُ گُر تے جانِیا --7--	----	ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥
بابا جِسُ تُو دیہِ سوئی جنُ پاوےَ --	----	ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥
پاوےَ ت سو جنُ دیہِ جِس نو ہورِ کِیا کرہِ ویچارِیا --	Page# [918]	ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥

اِکِ بھرمِ بھُولے پھِرہِ دہ دِس اِکِ نامِ لاگِ سوارِیا --	----	ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥
گُر پرسادی منُ بھئِیا نِرملُ جِنا بھاݨا بھاوۓ --	----	ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥
کہےَ نانکُ جِسُ دیہِ پِیارے سوئی جنُ پاوۓ --8--	----	ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥
آوہُ سنّت پِیارِہو اکتھ کی کرہ کہاݨی --	----	ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
کرہ کہاݨی اکتھ کیری کِتُ دُیارے پائیِئےَ --	----	ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
تنُ منُ دھنُ سبھُ سئُپِ گُر کءُ ہُکمِ[1] منّنِئےَ پائیِئےَ -- | [1]حُکمِ-	----	ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ہُکمُ[1] منّنہُ گُرو کیرا گاوہُ سچی باݨی -- | [1]حُکمُ-	----	ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
کہےَ نانکُ سُݨہُ سنّتہُ کتھِہُ اکتھ کہاݨی --9--	----	ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
اے من چنّچلا چتُرائی کنِےَ ن پائِیا --	----	ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥

چتُرائی ن پائِیا کِنے تُو سُݨِ مَنّ میرِیا --	----	ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥
ایہ مائِیا موہݨی جِن ایتُ بھرمِ بھُلائِیا --	----	ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥
مائِیا ت موہݨی تِنے کِیتی جِن ٹھگئُلی پائِیا --	----	ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥
کُربانُ[1] کِیتا تِسے وِٹہُ جِن موہُ مِیٹھا لائِیا -- | [1]قُربانُ-	----	ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥
کہے نانکُ من چنّچل چتُرائی کِنے ن پائِیا --10--	----	ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥
اے من پیارِیا تُو سدا سچُ سمالے --	----	ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
ایہُ کُٹنّبُ تُو جِ دیکھدا چلے ناہی تیرے نالے --	----	ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
ساتھِ تیرے چلے ناہی تِس نالِ کِءُ چِتُ لائیئے --	----	ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
اَیسا کنّمُ مُولے ن کیچے جِتُ انّتِ پچھوتائیئے --	----	ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

ستگُرو کا اُپدیس سُنِ تُو ہووے تیرے نالے --	----	ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
کہے نانکُ من پیارے تُو سدا سچُ سمالے --11--	----	ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥
اگم اگوچرا تیرا انّتُ ن پائیا --	----	ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥
انّتو ن پائیا کنے تیرا آپݨا آپُ تُو جاݨہے --	----	ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥
جیء جنّت سبھِ کھیلُ تیرا کِیا کو آکھِ وکھاݨئے --	----	ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥
آکھِ ت ویکھِ سبھُ تُوہے جِنِ جگتُ اُپائیا --	----	ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥
کہے نانکُ تُو سدا اگنّمُ ہے تیرا انّتُ ن پائیا --12--	----	ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥
سُرِ نر مُنِ جن انمّرِتُ کھوجدے سُ انمّرِتُ گُر تے پائیا --	----	ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥
پائیا انمّرِتُ گُرِ کرِپا کینی سچا منِ وسائیا --	----	ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥

جیء جنّت سبھِ تُدھُ اُپاۓ اِکِ ویکھِ پرسݨِ آئِیا --	----	ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥
لبُ لوبھُ اہنکارُ چُوکا ستِگُرو بھلا بھائِیا --	----	ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥
کہےَ نانکُ جِس نو آپِ تُٹھا تِنِ انّمرِتُ گُر تے پائِیا --13--	----	ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
بھگتا کی چال نِرالی --	----	ਭਗਤਾ ਕੀ ਚਾਲ ਨਿਰਾਲੀ ॥
چالا نِرالی بھگتاہ کیری بِکھم مارگِ چلݨا --	----	ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
لبُ لوبھُ اہنکارُ تجِ ترِسنا بہُتُ ناہی بولݨا --	----	ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
کھنِئہُ تِکھی والہُ نِکی ایتُ مارگِ جاݨا --	----	ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
گُر پرسادی جِنی آپُ تجِیا ہرِ واسنا سماݨی --	----	ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
کہےَ نانکُ چال بھگتا جُگہُ جُگُ نِرالی --14--	Page# [919]	ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
جِءُ تُو چلائِہِ تِو چلہ سُیامی ہورُ کِیا جاݨا گُݨ تیرے --	----	ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

جو تُو چلائِہِ تِوے چلہ جِنا مارگِ پاوہے --	----	ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
کرِ کرپا جِن نامِ لائِہِ سِ ہرِ ہرِ سدا دھیاوہے --	----	ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
جِس نو کتھا سُنائِہِ آپنْی سِ گُردُیارے سُکھُ پاوہے --	----	ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
کہے نانکُ سچے ساہِب[1] جِءُ بھاوے تِوے چلاوہے --15--	----	ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥

[1]صاحب-

ایہُ سوہِلا سبدُ سُہاوا --	----	ਏਹੁ ਸੋਹਿਲਾ ਸਬਦੁ ਸੁਹਾਵਾ ॥
سبدو سُہاوا سدا سوہِلا ستِگُرو سُنائیا --	----	ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
ایہُ تِن کے منّنِ وسِیا جِن دھُرہُ لِکھِیا آئیا --	----	ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
اِکِ پھرہِ گھنیرے کرہِ گلا گلی کِنے ن پائِیا --	----	ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
کہے نانکُ سبدُ سوہِلا ستِگُرو سُنائِیا --16--	----	ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
پوِتُ ہوئے سے جنا جِنی ہرِ دھِیائِیا --	----	ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥

ہر دھیائیا پوِت ہوئے گُرمُکھِ جنی دھیائیا --	----	ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
پوِت ماتا پِتا کُٹنّب سہِت سِءُ پوِت سنّگتِ سبائیِیا --	----	ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
کہدے پوِتُ سُنڈے پوِتُ سے پوِتُ جنی منّنِ وسائیا --	----	ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
کہے نانکُ سے پوِتُ جنی گُرمُکھِ ہر ہرِ دھیائیا --17--	----	ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
کرمی سہجُ ن اُوپجے وِنُ سہجے سہسا ن جاءِ --	----	ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
نہ جاءِ سہسا کِتے سنّجمِ رہے کرم کمائے --	----	ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
سہسے جیءُ ملینُ ہے کِتُ سنّجمِ دھوتا جائے --	----	ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
منّنُ دھووہُ سبدِ لاگہُ ہرِ سِءُ رہہُ چِتُ لاءِ --	----	ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
کہے نانکُ گُرپرسادی سہجُ اُپجے اِہُ سہسا اِو جاءِ --18--	----	ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥
جیئہُ میلے باہرہُ نِرمل --	----	ਜੀਅਹੁ ਮੈਲੇ ਬਾਹਰਹੁ ਨਿਰਮਲ ॥

باہرہُ نِرمل جیئہُ ت مَیلے تِنی جنمُ جُوئے ہارِیا --	----	ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ایہ تِسنا وڈا روگُ لگا مرنُ منہُ وِسارِیا --	----	ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ویدا مہِ نامُ اُتمُ سو سُنہِ ناہی پھرہِ جِءُ بیتالِیا --	----	ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
کہےَ نانکُ جِن سچُ تجِیا کُوڑے لاگے تِنی جنمُ جُوئے ہارِیا --19--	----	ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
جِیئہُ نِرمل باہرہُ نِرمل --	----	ਜੀਅਹੁ ਨਿਰਮਲ ਬਾਹਰਹੁ ਨਿਰਮਲ ॥
باہرہُ ت نِرمل جِیئہُ نِرمل ستِگُر تے کرنی کمائی --	----	ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
کُوڑ کی سوءِ پہُچےَ ناہی منسا سچِ سمائی --	----	ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
جنمُ رتنُ جِنی کھٹِیا بھلے سے ونجارے --	----	ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
کہےَ نانکُ جِن منّنُ نِرملُ سدا رہہِ گُر نالے --20--	----	ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
جے کو سِکھُ گُرو سیتی سنمُکھُ ہووے --	----	ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥

ہووے ت سنمُکھُ سِکھُ کوئی جِیئہُ رہے گُر نالے --	----	ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
گُر کے چرن ہِردے دھِیائے انتر آتمے سمالے --	----	ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
آپُ چھڈِ سدا رہے پرݨے گُر بِنُ اورُ ن جاݨے کوئے --	----	ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
کہے نانکُ سُݨہُ سنّتہُ سو سِکھُ سنمُکھُ ہوئے --21--	----	ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
جے کو گُر تے ویمُکھُ ہووے بِنُ ستِگُر مُکتِ ن پاوے --	Page# [920]	ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
پاوے مُکتِ ن ہور تھے کوئی پُچھہُ ببیکیا جائے --	----	ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
انیک جُونی بھرمِ آوے وِݨُ ستِگُر مُکتِ ن پائے --	----	ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
پھِر مُکتِ پائے لاگِ چرݨی ستِگُرو سبدُ سُݨائے --	----	ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
کہے نانکُ وِیچارِ دیکھہُ وِݨُ ستِگُر مُکتِ ن پائے --22--	----	ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥

آوہُ سِکھ سِتگُرو کے پِیارِہو گاوہُ سچی باݨی --	----	ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
باݨی ت گاوہُ گُرو کیری باݨِیا سِرِ باݨی --	----	ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
جِن کءُ ندرِ کرمُ ہووَے ہِردےَ تِنا سماݨی --	----	ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
پِیوہُ انّمرِتُ سدا رہہُ ہرِ رنّگِ جپِہُ سارِگپاݨی --	----	ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
کہےَ نانکُ سدا گاوہُ ایہ سچی باݨی --23--	----	ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
سِتگُرو بِنا ہور کچی ہےَ باݨی --	----	ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
باݨی ت کچی سِتگُرو باجھہُ ہور کچی باݨی --	----	ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
کہدے کچے سُنڈے کچے کچِیں آکھِ وکھاݨی --	----	ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
ہرِ ہرِ نِت کرہِ رسنا کہِیا کچھو ن جاݨی --	----	ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
چِتُ جِن کا ہِرِ لئِیا مائِیا بولنِ پۓ رواݨی --	----	ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥

کہےَ نانکُ سِتگُرو باجھہُ
ہور کچی بانڑٰی --24--

ਕਹੈ ਨਾਨਕੁ ਸਤਿਗੁਰੂ ਬਾਝਹੁ
ਹੋਰ ਕਚੀ ਬਾਣੀ ॥੨੪॥

گُر کا سبدُ رتنّن ہےَ
ہِیرے جِتُ جڑاءُ --

ਗੁਰ ਕਾ ਸਬਦੁ ਰਤੰਨੁ ਹੈ
ਹੀਰੇ ਜਿਤੁ ਜੜਾਉ ॥

سبدُ رتنُ جِتُ منّنُ لاگا
ایہُ ہویا سماءُ --

ਸਬਦੁ ਰਤਨੁ ਜਿਤੁ ਮੰਨੁ ਲਾਗਾ
ਏਹੁ ਹੋਆ ਸਮਾਉ ॥

سبد سیتی منُ مِلیا
سچےَ لائِیا بھاءُ --

ਸਬਦ ਸੇਤੀ ਮਨੁ ਮਿਲਿਆ
ਸਚੈ ਲਾਇਆ ਭਾਉ ॥

آپے ہِیرا رتنُ آپے
جِس نو دےءِ بُجھاءِ --

ਆਪੇ ਹੀਰਾ ਰਤਨੁ ਆਪੇ
ਜਿਸ ਨੋ ਦੇਇ ਬੁਝਾਇ ॥

کہےَ نانکُ سبدُ رتنُ ہےَ
ہِیرا جِتُ جڑاءُ --25--

ਕਹੈ ਨਾਨਕੁ ਸਬਦੁ ਰਤਨੁ ਹੈ
ਹੀਰਾ ਜਿਤੁ ਜੜਾਉ ॥੨੫॥

سِو سکتِ آپِ اُپاءِ کےَ کرتا
آپے ہُکمُ[1] ورتائے -- | [1]حُکمُ-

ਸਿਵ ਸਕਤਿ ਆਪਿ ਉਪਾਇ ਕੈ ਕਰਤਾ
ਆਪੇ ਹੁਕਮੁ ਵਰਤਾਏ ॥

ہُکمُ[1] ورتائے آپِ ویکھےَ
گُرمُکھِ کسےَ بُجھائے -- | [1]حُکمُ-

ਹੁਕਮੁ ਵਰਤਾਏ ਆਪਿ ਵੇਖੈ
ਗੁਰਮੁਖਿ ਕਿਸੈ ਬੁਝਾਏ ॥

توڑے بنّدھن ہووےَ مُکتُ
سبدُ منّنِ وسائے --

ਤੋੜੇ ਬੰਧਨ ਹੋਵੈ ਮੁਕਤੁ
ਸਬਦੁ ਮੰਨਿ ਵਸਾਏ ॥

گُرمُکھِ جِس نو آپِ کرے سُ ہووے
ایکس سِءُ لِو لاۓ --

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ
ਏਕਸ ਸਿਉ ਲਿਵ ਲਾਏ ॥

کہےَ نانکُ آپِ کرتا
آپے ہُکمُ[1] بُجھاۓ --26-- | [1]حُکمُ-

ਕਹੈ ਨਾਨਕੁ ਆਪਿ ਕਰਤਾ
ਆਪੇ ਹੁਕਮੁ ਬੁਝਾਏ ॥੨੬॥

سِمرِتِ ساستّر پُنّن پاپ بِیچاردے
تتےَ سار ن جانڑی --

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ
ਤਤੈ ਸਾਰ ਨ ਜਾਣੀ ॥

تتےَ سار ن جانڑی گُرو باجھُ
تتےَ سار ن جانڑی --

ਤਤੈ ਸਾਰ ਨ ਜਾਣੀ ਗੁਰੂ ਬਾਝਹੁ
ਤਤੈ ਸਾਰ ਨ ਜਾਣੀ ॥

تِہی گُنڑی سنّسارُ بھرّمِ سُتا
سُتِیا رَینڑِ وِہانڑی --

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ
ਸੁਤਿਆ ਰੈਣਿ ਵਿਹਾਣੀ ॥

گُر کِرپا تے سے جن جاگے
جِنا ہرِ منِ وسِیا بولہِ انمّرِت بانڑی --

ਗੁਰ ਕਿਰਪਾ ਤੇ ਸੇ ਜਨ ਜਾਗੇ
ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥

کہےَ نانکُ سو تتُ پاۓ
جِس نو اندِنُ ہرِ لِو لاگےَ جاگت رَینڑِ وِہانڑی
--27--

ਕਹੈ ਨਾਨਕੁ ਸੋ ਤਤੁ ਪਾਏ
ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥

ماتا کے اُدر مہِ پرّتپال کرے
سو کِءُ منہُ وِسارِیۓَ --

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ
ਸੋ ਕਿਉ ਮਨਹੁ ਵਿਸਾਰੀਐ ॥

منہُ کِءُ وِسارِیۓَ ایوڈُ داتا
جِ اگنِ مہِ آہارُ پہچاوۓ --

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ
ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥

اوس نو کِہُ پوہِ ن سکی جِس ن ءُ آپݨی لِو لاوۓ --	----	ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
آپݨی لِو آپے لاۓ گُرمُکھِ سدا سمالیۓَ --	----	ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥
کہےَ نانکُ ایوڈُ داتا سو کِ ءُ منہُ وِسارِیۓَ --28--	Page# [921]	ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥
جَیسی اگنِ اُدر مہِ تَیسی باہرِ مائِیا --	----	ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
مائِیا اگنِ سبھ اِکو جیہی کرتےَ کھیلُ رچائِیا --	----	ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
جا تِسُ بھاݨا تا جنّمِیا پروارِ بھلا بھائِیا --	----	ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
لِو چھُڑکی لگی ترِسنا مائِیا امرُ ورتائِیا --	----	ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ایہ مائِیا جِتُ ہرِ وِسرےَ موہُ اُپجےَ بھاءُ دوجا لائِیا --	----	ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
کہےَ نانکُ گُر پرسادی جِنا لِو لاگی تِنی وِچے مائِیا پائِیا --29--	----	ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

ہرِ آپ امُلکُ ہےَ
مُلِ ن پائِیا جاۓ --

ਹਰਿ ਆਪਿ ਅਮੁਲਕੁ ਹੈ
ਮੁਲਿ ਨ ਪਾਇਆ ਜਾਇ ॥

مُلِ ن پائِیا جاۓ کِسےَ وِٹہُ
رہے لوک وِللاۓ --

ਮੁਲਿ ਨ ਪਾਇਆ ਜਾਇ ਕਿਸੈ ਵਿਟਹੁ
ਰਹੇ ਲੋਕ ਵਿਲਲਾਇ ॥

اَیسا ستِگُر جے ملےَ
تِس نو سِرُ سئُپِیۓ وِچہُ آپُ جاۓ --

ਐਸਾ ਸਤਿਗੁਰੁ ਜੇ ਮਿਲੈ
ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ
॥

جِس دا جیءُ تِسُ مِلِ رہےَ
ہرِ وسےَ منِ آۓ --

ਜਿਸ ਦਾ ਜੀਉ ਤਿਸੁ ਮਿਲਿ ਰਹੈ
ਹਰਿ ਵਸੈ ਮਨਿ ਆਇ ॥

ہرِ آپ امُلکُ ہےَ بھاگ تِنا کے نانکا
جِن ہرِ پلےَ پاۓ --30--

ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ
ਨਾਨਕਾ
ਜਿਨ ਹਰਿ ਪਲੈ ਪਾਇ ॥੩੦॥

ہرِ راسِ میری منُ ونْجارا --

ਹਰਿ ਰਾਸਿ ਮੇਰੀ ਮਨੁ ਵਣਜਾਰਾ ॥

ہرِ راسِ میری منُ ونْجارا
ستِگُر تے راسِ جانْی --

ਹਰਿ ਰਾਸਿ ਮੇਰੀ ਮਨੁ ਵਣਜਾਰਾ
ਸਤਿਗੁਰ ਤੇ ਰਾਸਿ ਜਾਣੀ ॥

ہرِ ہرِ نِت جپِہُ جیئہُ
لاہا کھٹِہُ دِہاڑی --

ਹਰਿ ਹਰਿ ਨਿਤ ਜਪਿਹੁ ਜੀਅਹੁ
ਲਾਹਾ ਖਟਿਹੁ ਦਿਹਾੜੀ ॥

ایہُ دھنُ تِنا مِلیا
جِن ہرِ آپے بھانْا --

ਏਹੁ ਧਨੁ ਤਿਨਾ ਮਿਲਿਆ
ਜਿਨ ਹਰਿ ਆਪੇ ਭਾਣਾ ॥

کہےَ نانکُ ہرِ راسِ میری
منُ ہویا ونْجارا --31--

ਕਹੈ ਨਾਨਕੁ ਹਰਿ ਰਾਸਿ ਮੇਰੀ
ਮਨੁ ਹੋਇਆ ਵਣਜਾਰਾ ॥੩੧॥

اے رسنا تُو ان رس راچِ رہی
تیری پیاس ن جاءِ --

ਏ ਰਸਨਾ ਤੂ ਅਨ ਰਸਿ ਰਾਚਿ ਰਹੀ
ਤੇਰੀ ਪਿਆਸ ਨ ਜਾਇ ॥

پیاس ن جاءِ ہورتُ کتےَ
جِچرُ ہرِ رسُ ملےَ ن پاءِ --

ਪਿਆਸ ਨ ਜਾਇ ਹੋਰਤੁ ਕਿਤੈ
ਜਿਚਰੁ ਹਰਿ ਰਸੁ ਪਲੈ ਨ ਪਾਇ ॥

ہرِ رسُ پاءِ ملےَ پیئےَ ہرِ رسُ
بہُڑِ ن ترِسنا لاگے آءِ --

ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ
ਬਹੁੜਿ ਨ ਤ੍ਰਿਸਨਾ ਲਾਗੈ ਆਇ ॥

ایہُ ہرِ رسُ کرمی پائیئےَ
ستگُرُ ملےَ جِسُ آءِ --

ਏਹੁ ਹਰਿ ਰਸੁ ਕਰਮੀ ਪਾਈਐ
ਸਤਿਗੁਰੁ ਮਿਲੈ ਜਿਸੁ ਆਇ ॥

کہےَ نانکُ ہورِ ان رس سبھِ وِیسرے
جا ہرِ وسے من آءِ --32--

ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ
ਜਾ ਹਰਿ ਵਸੈ ਮਨਿ ਆਇ ॥੩੨॥

اے سریرا میریا ہرِ تُم مہِ جوتِ رکھی
تا تُو جگ مہِ آئیا --

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ
ਰਖੀ
ਤਾ ਤੂ ਜਗ ਮਹਿ ਆਇਆ ॥

ہرِ جوتِ رکھی تُدھُ وِچ
تا تُو جگ مہِ آئیا --

ਹਰਿ ਜੋਤਿ ਰਖੀ ਤੁਧੁ ਵਿਚਿ
ਤਾ ਤੂ ਜਗ ਮਹਿ ਆਇਆ ॥

ہرِ آپے ماتا آپے پِتا
جِن جیءُ اُپاءِ جگتُ دِکھائیا --

ਹਰਿ ਆਪੇ ਮਾਤਾ ਆਪੇ ਪਿਤਾ
ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥

گُر پرسادی بُجھیا تا چلتُ ہویا
چلتُ ندری آئیا --

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ
ਚਲਤੁ ਨਦਰੀ ਆਇਆ ॥

کہےَ نانکُ سّرِسٹِ کا مُولُ رچِیا جوتِ راکھی تا تُو جگ مہِ آئِیا --33--	----	ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
من چاءُ بھئِیا پّربھ آگمُ سُݨِیا --	----	ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ہرِ منگّلُ گاءُ سکھی گّرِہُ منّدرُ بݨِیا --	----	ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ہرِ گاءُ منگّلُ نِت سکھیۓ سوگُ دُوکھُ ن وِیاپۓ --	----	ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
گُر چرن لاگے دِن سبھاگے آپݨا پِرُ جاپۓ --	----	ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
انہت باݨی گُر سبدِ جاݨی ہرِ نامُ ہرِ رسُ بھوگو --	----	ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
کہےَ نانکُ پّربھُ آپِ مِلِیا کرݨ کارݨ جوگو --34--	----	ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
اے سرِیرا میرِیا اِسُ جگ مہِ آءِ کےَ کِیا تُدھُ کرم کمائِیا --	Page# [922]	ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
کِ کرم کمائِیا تُدھُ سرِیرا جا تُو جگ مہِ آئِیا --	----	ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

جِنِ ہرِ تیرا رچنُ رچِیا سو ہرِ منِ ن وسائِیا --	----	ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
گُر پرسادی ہرِ منّنِ وسِیا پُورب لِکھِیا پائِیا --	----	ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
کہےَ نانکُ ایہُ سرِیرُ پرواݨُ ہویا جِنِ ستِگُر سِءُ چِتُ لائِیا --35--	----	ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
اے نیتّرہُ میرِہو ہرِ تُم مہِ جوتِ دھری ہرِ بِنُ اورُ ن دیکھہُ کوئی --	----	ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ہرِ بِنُ اورُ ن دیکھہُ کوئی ندری ہرِ نِہالِیا --	----	ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ایہُ وِسُ سنّسارُ تُم دیکھدے ایہُ ہرِ کا رُوپُ ہےَ ہرِ رُوپُ ندری آئِیا --	----	ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
گُر پرسادی بُجھِیا جا ویکھا ہرِ اِکُ ہےَ ہرِ بِنُ اورُ ن کوئی --	----	ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
کہےَ نانکُ ایہِ نیتّر اندھ سے ستِگُرِ مِلِۓ دِب درِسٹِ ہوئی --36--	----	ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
اے سّروݨہُ میرِہو ساچےَ سُننْۓ نو پٹھاۓ --	----	ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥

ساچے سُننٔے نو پٹھائے سرِیرِ لائے سُنٔہُ ست بانٔی --	----	ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
جِتُ سُنٔی منُ تنُ ہرِیا ہویا رسنا رس سمانٔی --	----	ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
سچُ الکھ وِڈانٔی تا کی گتِ کہی ن جائے --	----	ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
کہے نانکُ انمّرِت نامُ سُنٔہُ پوِتّر ہووہُ ساچے سُننٔے نو پٹھائے --37--	----	ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
ہرِ جیءُ گُپھا اندرِ رکھِ کے واجا پونٔ وجائیا --	----	ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
وجائیا واجا پئُنٔ نءُ دُیارے پرگٹُ کیئے دسوا گُپت رکھائیا --	----	ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
گُردُیارے لاءِ بھاونی اِکنا دسوا دُیارُ دِکھائیا --	----	ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
تہ انیک رُوپ ناءُ نو نِدھِ تِس دا انتُ ن جائی پائیا --	----	ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
کہے نانکُ ہرِپیارے جیءُ گُپھا اندرِ رکھِ کے واجا پونٔ وجائیا --38--	----	ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥
ایہُ ساچا سوہِلا ساچے گھرِ گاوہُ --	----	ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥

گاوہُ ت سوہِلا گھرِ ساچےَ جتھےَ سدا سچُ دھیاوہے --	----	ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥
سچو دھیاوہِ جا تُدھ بھاوہِ گُرمُکھِ جِنا بُجھاوہے --	----	ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥
اِہُ سچُ سبھنا کا کھسمُ[1] ہےَ جِسُ بکھسے[2] سو جنُ پاوہے -- | [1]خصم۔ [2]بخشے۔	----	ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥
کہےَ نانکُ سچُ سوہِلا سچےَ گھرِ گاوہے --39--	----	ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥
اندُ سُنہُ وڈبھاگیہو سگل منورتھ پورے --	----	ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
پاربرہمُ پربھُ پائیا اُترے سگل وِسورے --	----	ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
دوکھ روگ سنتاپ اُترے سُنی سچی بانی --	----	ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
سنت ساجن بھئے سرسے پورے گُر تے جانی --	----	ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
سُنتے پنیت کہتے پوتُ ستِگُرُ رہیا بھرپورے --	----	ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ
ਵਾਜੇ ਅਨਹਦ ਤੂਰੇ ॥੪੦॥੧॥

بِنونّتِ نانکُ گُر چرݨ لاگے
واجے انہد تُورے --40--1--

ਰਾਮਕਲੀ ਸਦੁ

رامکلی سدُ[1] | صدٗ[1]

Page# [923]

ੴ ਸਤਿਗੁਰ ਪ੍ਰਸਾਦਿ ॥

ੴ ستِگُر پّرسادِ --

ਜਗਿ ਦਾਤਾ ਸੋਇ
ਭਗਤਿ ਵਛਲੁ ਤਿਹੁ ਲੋਇ ਜੀਉ ॥

جگِ داتا سوءِ
بھگتِ وچھلُ تِہُ لوءِ جیءُ --

ਗੁਰ ਸਬਦਿ ਸਮਾਵਏ
ਅਵਰੁ ਨ ਜਾਣੈ ਕੋਇ ਜੀਉ ॥

گُر سبدِ سماوۓ
اورُ ن جاݨَے کوءِ جیءُ --

ਅਵਰੋ ਨ ਜਾਣਹਿ ਸਬਦਿ ਗੁਰ ਕੈ
ਏਕੁ ਨਾਮੁ ਧਿਆਵਹੇ ॥

اورو ن جاݨہِ سبدِ گُر کَے
ایکُ نامُ دھِیاوہے --

ਪਰਸਾਦਿ ਨਾਨਕ ਗੁਰੂ ਅੰਗਦ
ਪਰਮ ਪਦਵੀ ਪਾਵਹੇ ॥

پرسادِ نانک گُرو انگد
پرم پدوی پاوہے --

ਆਇਆ ਹਕਾਰਾ ਚਲਣਵਾਰਾ
ਹਰਿ ਰਾਮ ਨਾਮਿ ਸਮਾਇਆ ॥

آئِیا ہکارا چلݨوارا
ہرِ رام نامِ سمائِیا --

ਜਗਿ ਅਮਰੁ ਅਟਲੁ ਅਤੋਲੁ ਠਾਕੁਰੁ
ਭਗਤਿ ਤੇ ਹਰਿ ਪਾਇਆ ॥੧॥

جگِ امرُ اٹلُ اتولُ ٹھاکُرُ
بھگتِ تے ہرِ پائِیا --1--

ਹਰਿ ਭਾਣਾ ਗੁਰ ਭਾਇਆ
ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥

ہرِ بھاݨا گُر بھائِیا
گُرُ جاوَے ہرِ پّربھ پاسِ جیءُ --

سِتگُرُ کرے ہرِ پہِ بینتی میری پیج رکھہُ ارداِس[1] جی ءُ -- | [1]عرداِس-	----	ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥
پیج راکھہُ ہرِ جنہ کیری ہرِ دیہُ نامُ نِرنّجنو --	----	ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥
انّتِ چلدِیا ہوءِ بیلی جمدُوت کالُ نِکھنّجنو --	----	ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥
سِتگُروُ کی بینتی پائی ہرِ پرّبھِ سُݨی ارداِس[1] جی ءُ -- | [1]عرداِس-	----	ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥
ہرِ دھارِ کِرپا سِتگُرُ مِلائِیا دھنُ دھنُ کہےَ ساباِس جی ءُ --2--	----	ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥
میرے سِکھ سُݨہُ پُت بھائِیہو میرےَ ہرِ بھاݨا آءُ مےَ پاسِ جی ءُ --	----	ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥
ہرِ بھاݨا گُر بھائِیا میرا ہرِ پرّبھُ کرے ساباِس جی ءُ --	----	ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥
بھگتُ سِتگُرُ پُرکھُ سوئی جِسُ ہرِ پرّبھ بھاݨا بھاوے --	----	ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
آننّد انہد وجہِ واجے ہرِ آپِ گلِ میلاوے --	----	ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥

تُسی پُت بھائی پرواُر میرا مَنِ ویکھہُ کرِ نِرجاسِ جی ءُ ـ ـ	----	ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥
دھُرِ لِکھیا پرواݨا پھِرے ناہی گُرُ جاءِ ہرِ پرّبھ پاسِ جی ءُ ـ ـ3ـ ـ	----	ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥
ستِگُرِ بھاݨےَ آپݨےَ بہِ پرواُر سدائِیا ـ ـ	----	ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥
مت مےَ پِچھےَ کوئی روۄسی سو مےَ مُولِ ن بھائِیا ـ ـ	----	ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
مِتُ پَیجھےَ مِتُ بگسےَ جِسُ مِت کی پَیج بھاوۓ ـ ـ	----	ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥
تُسی وِیچارِ دیکھہُ پُت بھائی ہرِ ستِگُرو پَیناوۓ ـ ـ	----	ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥
ستِگُرو پرتکھِ ہودےَ بہِ راجُ آپ ٹِکائِیا ـ ـ	----	ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥
سبھِ سِکھ بنّدھپ پُت بھائی رامداس پَیری پائِیا ـ ـ4ـ ـ	----	ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥
انّتے ستِگُرُ بولِیا مےَ پِچھےَ کیِرتنُ کرِئہُ نِرباݨُ جی ءُ ـ ـ	----	ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥

کیسو گوپال پنّڈِت سدِئہُ ہرِ ہرِ کتھا پڑھِ پُرانڑُ جی ءُ ـ ـ	----	ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
ہرِ کتھا پڑِیئَ ہرِ نامُ سُنڑیئَ بیبانڑُ ہرِ رنّگُ گُر بھاوے ـ ـ	----	ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
پِنّڈُ پتلِ کِرِیا دِیوا پھُل ہرِ سرِ پاوے ـ ـ	----	ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥
ہرِ بھائِیا ستِگُرُ بولِیا ہرِ مِلِیا پُرکھُ سُجانڑُ جی ءُ ـ ـ	----	ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
رامداس سوڈھی تِلکُ دِییا گُر سبدُ سچُ نِسانڑُ[1] جی ءُ ـ ـ5ـ ـ | [1]نِیشانڑُ-	----	ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
ستِگُرُ پُرکھُ جِ بولِیا گُرسِکھا منّنِ لئی رجاءِ[1] جی ءُ ـ ـ | [1]رضاءِ-	----	ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥
موہری پُتُ سنمُکھُ ہوئِیا رامداسےَ پیَری پاءِ جی ءُ ـ ـ	Page# [924]	ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
سبھ پوےَ پیَری ستِگُرُو کیری جِتھےَ گُرُو آپُ رکھِیا ـ ـ	----	ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
کوئی کرِ بکھیلی[1] نِوےَ ناہی پھِرِ ستِگُرُو آنڑِ نِوائِیا ـ ـ | [1]بخیلی-	----	ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥

ہرِ گُرہِ بھاݨا دِیئی وڈِیائی
دھُرِ لِکھِیا لیکھُ رجاءِ[1] جیءُ ۔۔ ‖ [1]رضاءِ۔

ਹਰਿ ਗੁਰਹਿ ਭਾਣਾ ਦੀਈ ਵਡਿਆਈ
ਧੁਰਿ ਲਿਖਿਆ ਲੇਖੁ ਰਜਾਇ ਜੀਉ ॥

کہےَ سُنّدرُ سُݨہُ سنّتہُ
سبھُ جگتُ پَیری پاءِ جیءُ ۔۔6۔۔1۔۔

ਕਹੈ ਸੁੰਦਰੁ ਸੁਣਹੁ ਸੰਤਹੁ
ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥

رامکلی مہلا[1] 5 چھنّت ‖ [1]محلا۔

ਰਾਮਕਲੀ ਮਹਲਾ ੫ ਛੰਤ

ੴ ستِگر پّرسادِ ۔۔

ੴ ਸਤਿਗੁਰ ਪ੍ਰਸਾਦਿ ॥

ساجنڑا میرا ساجنڑا
نِکٹِ کھلوئِڑا میرا ساجنڑا ۔۔

ਸਾਜਨੜਾ ਮੇਰਾ ਸਾਜਨੜਾ
ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥

جاݨِیئڑا ہرِ جاݨِیئڑا
نَیݨ الوئِڑا ہرِ جاݨِیئڑا ۔۔

ਜਾਨੀਅੜਾ ਹਰਿ ਜਾਨੀਅੜਾ
ਨੈਣ ਅਲੋਇਅੜਾ ਹਰਿ ਜਾਨੀਅੜਾ ॥

نَیݨ الوئِیا گھٹِ گھٹِ سوئِیا
اتِ انّمرِت پّرِء گوڑا ۔۔

ਨੈਣ ਅਲੋਇਆ ਘਟਿ ਘਟਿ ਸੋਇਆ
ਅਤਿ ਅੰਮ੍ਰਿਤ ਪ੍ਰਿਅ ਗੂੜਾ ॥

نالِ ہوونّدا لہِ ن سکنّدا
سُیاءُ ن جاݨےَ مُوڑا ۔۔

ਨਾਲਿ ਹੋਵੰਦਾ ਲਹਿ ਨ ਸਕੰਦਾ
ਸੁਆਉ ਨ ਜਾਣੈ ਮੂੜਾ ॥

مائِیا مدِ ماتا ہوچھی باتا
مِلݨُ ن جائی بھرم دھڑا ۔۔

ਮਾਇਆ ਮਦਿ ਮਾਤਾ ਹੋਛੀ ਬਾਤਾ
ਮਿਲਣੁ ਨ ਜਾਈ ਭਰਮ ਧੜਾ ॥

کہُ نانک گُر بِنُ ناہی سُوجھےَ
ہرِ ساجنُ سبھ کےَ نِکٹِ کھڑا ۔۔1۔۔

ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ
ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥

گوبِندا میرے گوبِندا پرانڑ ادھارا میرے گوبِندا --	----	ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥
کِرپالا میرے کِرپالا دان داتارا میرے کِرپالا --	----	ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥
دان داتارا اپر اپارا گھٹ گھٹ انترِ سوہِنیا --	----	ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥
اِک داسی دھاری سبل پساری جیء جنّت لے موہِنیا --	----	ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥
جِس نو راکھےَ سو سچُ بھاکھےَ گُر کا سبدُ بیچارا --	----	ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥
کہُ نانک جو پرّبھ کءُ بھاٹا تِس ہی کءُ پرّبھُ پیارا --2--	----	ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥
مانڑو پرّبھ مانڑو میرے پرّبھ کا مانڑو --	----	ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥
جانڑو پرّبھُ جانڑو سُیامی سُگھڑُ سُجانڑو --	----	ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥
سُگھڑ سُجانا سد پردھانا انمّرِتُ ہرِ کا ناما --	----	ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥

چاکھِ اگھانڑے سارِگپانڑے جِن کےَ بھاگ متھانا ۔۔	----	ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥
تِن ہی پائِیا تِنہِ دھِیائِیا سگل تِسےَ کا مانڑو ۔۔	----	ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥
کہُ نانک تھِرُ تکھتِ[1] نِواسی سچُ تِسےَ دِیبانڑو ۔۔3۔۔ | [1]تخت۔	----	ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥
منّگلا ہرِ منّگلا میرے پّربھ کےَ سُنڑِیٔے منّگلا ۔۔	----	ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥
سوہِلڑا پّربھ سوہِلڑا انہد دھُنڑِیٔے سوہِلڑا ۔۔	----	ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥
انہد واجے سبد اگاجے نِت نِت جِسہِ ودھائی ۔۔	----	ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥
سو پّربھُ دھِیائِیٔے سبھُ کِچھُ پائِیٔے مرےَ ن آوےَ جائی ۔۔	----	ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ 'ਨ' ਆਵੈ ਜਾਈ ॥
چُوکی پِیاسا پُورن آسا گُرمُکھِ مِلُ نِرگُنِیٔے ۔۔	----	ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥
کہُ نانک گھرِ پّربھ میرے کےَ نِت نِت منّگلُ سُنِیٔے ۔۔4۔۔1۔۔	----	ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥
رامکلی مہلا[1] 5 ۔۔ | [1]محلا۔	----	ਰਾਮਕਲੀ ਮਹਲਾ ੫ ॥

ہر ہرِ دھیاءِ منا کھِنُ ن وِسارِیئَ --	Page# [925]	ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥
رام راما رام رما کنّٹھِ اُر دھارِیئَ --	----	ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥
اُر دھارِ ہر ہرِ پُرکھُ پُورنُ پاربرّہمُ نِرنّجنو --	----	ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥
بھےَ دُورِ کرتا پاپ ہرتا دُسہ دُکھ بھو کھنڈنو --	----	ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥
جگدِیس اِیس گوپال[1] مادھو گُنؑ گووِنّد وِیچارِیئَ -- | [1]گوپال-	----	ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥
بِنوَنّتِ نانک مِلِ سنّگِ سادھُو دِنُس رَینؑ چِتارِیئَ --1--	----	ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥
چرن کمل آدھارُ جن کا آسرا --	----	ਚਰਨ ਕਮਲ ਆਧਾਰੁ ਜਨ ਕਾ ਆਸਰਾ ॥
مالُ مِلکھ بھنڈّار نامُ اننّت دھرا --	----	ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥
نامُ نرہر نِدھانُ جِن کےَ رس بھوگ ایک نرائِنٹا --	----	ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥

رس رُوپ رنّگ اننّت بیٹھل
ساسِ ساسِ دھِیائِنٹا ـ ـ

ਰਸ ਰੂਪ ਰੰਗ ਅਨੰਤ ਬੀਠਲ
ਸਾਸਿ ਸਾਸਿ ਧਿਆਇਣਾ ॥

کِلوِکھ ہرنٹا نام پُنہچرنٹا
نامُ جم کی ترّاس ہرا ـ ـ

ਕਿਲਵਿਖ ਹਰਣਾ ਨਾਮ ਪੁਨਹਚਰਣਾ
ਨਾਮੁ ਜਮ ਕੀ ਤ੍ਰਾਸ ਹਰਾ ॥

بِنونّتِ نانک راسِ جن کی
چرن کملہ آسرا ـ ـ2ـ ـ

ਬਿਨਵੰਤਿ ਨਾਨਕ ਰਾਸਿ ਜਨ ਕੀ
ਚਰਨ ਕਮਲਹ ਆਸਰਾ ॥੨॥

گُنٹ بیئنّت سُیامی تیرے
کوءِ ن جانئی ـ ـ

ਗੁਣ ਬੇਅੰਤ ਸੁਆਮੀ ਤੇਰੇ
ਕੋਇ ਨ ਜਾਨਈ ॥

دیکھِ چلت دئِیال
سُنٹِ بھگت وکھانئی ـ ـ

ਦੇਖਿ ਚਲਤ ਦਇਆਲ
ਸੁਣਿ ਭਗਤ ਵਖਾਨਈ ॥

جیء جنّت سبھِ تُجھُ دھِیاوہِ
پُرکھپتِ پریسرا ـ ـ

ਜੀਅ ਜੰਤ ਸਭਿ ਤੁਝੁ ਧਿਆਵਹਿ
ਪੁਰਖਪਤਿ ਪਰਮੇਸਰਾ ॥

سرب جاچِک ایکُ داتا
کرُنٹا مےَ جگدِیسرا ـ ـ

ਸਰਬ ਜਾਚਿਕ ਏਕੁ ਦਾਤਾ
ਕਰੁਣਾ ਮੈ ਜਗਦੀਸਰਾ ॥

سادھُو سنّتُ سُجانٹُ سوئی
جِسہِ پّربھ جی مانئی ـ ـ

ਸਾਧੂ ਸੰਤੁ ਸੁਜਾਣੁ ਸੋਈ
ਜਿਸਹਿ ਪ੍ਰਭ ਜੀ ਮਾਨਈ ॥

بِنونّتِ نانک کرہُ کِرپا
سوءِ تُجھہِ پچھانئی ـ ـ3ـ ـ

ਬਿਨਵੰਤਿ ਨਾਨਕ ਕਰਹੁ ਕਿਰਪਾ
ਸੋਇ ਤੁਝਹਿ ਪਛਾਨਈ ॥੩॥

موہِ نِرگُنڑ اناتھُ
سرنڑی آئِیا ـــ

ਮੋਹਿ ਨਿਰਗੁਣ ਅਨਾਥੁ
ਸਰਣੀ ਆਇਆ ॥

بلِ بلِ بلِ گُردیو
جِنِ نامُ دِڑڑائِیا ـــ

ਬਲਿ ਬਲਿ ਬਲਿ ਗੁਰਦੇਵ
ਜਿਨਿ ਨਾਮੁ ਦ੍ਰਿੜਾਇਆ ॥

گُرِ نامُ دِییا کُسلُ تھِیا
سرب اِچھا پُنّنِیا ـــ

ਗੁਰਿ ਨਾਮੁ ਦੀਆ ਕੁਸਲੁ ਥੀਆ
ਸਰਬ ਇਛਾ ਪੁੰਨੀਆ ॥

جلنے بُجھائی سانْتِ آئی
ملے چِری وِچھُنّنِیا ـــ

ਜਲਨੇ ਬੁਝਾਈ ਸਾਂਤਿ ਆਈ
ਮਿਲੇ ਚਿਰੀ ਵਿਛੁੰਨਿਆ ॥

آننّد ہرکھ سہج ساچے
مہا منّگل گُنڑ گائِیا ـــ

ਆਨੰਦ ਹਰਖ ਸਹਜ ਸਾਚੇ
ਮਹਾ ਮੰਗਲ ਗੁਣ ਗਾਇਆ ॥

بِنونّتِ نانک نامُ پّربھ کا
گُر پُورے تے پائِیا ـــ4ـــ2ـــ

ਬਿਨਵੰਤਿ ਨਾਨਕ ਨਾਮੁ ਪ੍ਰਭ ਕਾ
ਗੁਰ ਪੂਰੇ ਤੇ ਪਾਇਆ ॥੪॥੨॥

رامکلی مہلا[1] 5 ـــ | [1]محلا

ਰਾਮਕਲੀ ਮਹਲਾ ੫ ॥

رُنڑ جھُنڑو سبدُ اناہدُ
نِت اُٹھِ گائیٔے سنّتن کےَ ـــ

ਰੁਣ ਝੁਣੋ ਸਬਦੁ ਅਨਾਹਦੁ
ਨਿਤ ਉਠਿ ਗਾਈਐ ਸੰਤਨ ਕੈ ॥

کِلوِکھ سبھِ دوکھ بِناسنُ
ہرِ نامُ جپیٔے گُر منّتن کےَ ـــ

ਕਿਲਵਿਖ ਸਭਿ ਦੋਖ ਬਿਨਾਸਨੁ
ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥

ہرِ نامُ لیجےَ امِءُ پیجےَ
رَینڑِ دِنسُ ارادھیٔے ـــ

ਹਰਿ ਨਾਮੁ ਲੀਜੈ ਅਮਿਉ ਪੀਜੈ
ਰੈਣਿ ਦਿਨਸੁ ਅਰਾਧੀਐ ॥

جوگ دان انیک کِریا
لگِ چرنڑ کملہ سادھیۓ --

ਜੋਗ ਦਾਨ ਅਨੇਕ ਕਿਰਿਆ
ਲਗਿ ਚਰਣ ਕਮਲਹ ਸਾਧੀਐ ॥

بھاءُ بھگتِ دئیال موہن
دُوکھ سگلے پرہرے --

ਭਾਉ ਭਗਤਿ ਦਇਆਲ ਮੋਹਨ
ਦੂਖ ਸਗਲੇ ਪਰਹਰੈ ॥

بِنونّتِ نانک ترے ساگرُ
دھیاءِ سُیامی نرہرے --1--

ਬਿਨਵੰਤਿ ਨਾਨਕ ਤਰੈ ਸਾਗਰੁ
ਧਿਆਇ ਸੁਆਮੀ ਨਰਹਰੈ ॥੧॥

سُکھ ساگر گوبِنّد سِمرنُ
بھگت گاوہِ گُنڑ تیرے رام --

ਸੁਖ ਸਾਗਰ ਗੋਬਿੰਦ ਸਿਮਰਣੁ
ਭਗਤ ਗਾਵਹਿ ਗੁਣ ਤੇਰੇ ਰਾਮ ॥

اند منگل گُر چرنڑی لاگے
پاۓ سُوکھ گھنیرے رام --

ਅਨਦ ਮੰਗਲ ਗੁਰ ਚਰਣੀ ਲਾਗੇ
ਪਾਏ ਸੂਖ ਘਨੇਰੇ ਰਾਮ ॥

سُکھ ندھانُ مِلیا دُوکھ ہرِیا
کرِپا کرِ پرّبھِ راکھیا --

ਸੁਖ ਨਿਧਾਨੁ ਮਿਲਿਆ ਦੂਖ ਹਰਿਆ
ਕ੍ਰਿਪਾ ਕਰਿ ਪ੍ਰਭਿ ਰਾਖਿਆ ॥

ہرِ چرنڑ لاگا بھرّمُ بھءُ بھاگا
ہرِ نامُ رسنا بھاکھیا --

ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ
ਹਰਿ ਨਾਮੁ ਰਸਨਾ ਭਾਖਿਆ ॥

ہرِ ایکُ چِتوے پرّبھُ ایکُ گاوے
ہرِ ایکُ دِرسٹی آئیا --

ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ
ਹਰਿ ਏਕੁ ਦ੍ਰਿਸਟੀ ਆਇਆ ॥

بِنونّتِ نانک پرّبھِ کری کِرپا
پُورا ستگُرُ پائیا --2--

ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ
ਪੂਰਾ ਸਤਿਗੁਰੁ ਪਾਇਆ ॥੨॥

مِل رہیۓ پّربھ سادھ جنا
مِل ہرِ کیرتنُ سُنیۓ رام ۔۔

Page#
[926]

ਮਿਲਿ ਰਹੀਐ ਪ੍ਰਭ ਸਾਧ ਜਨਾ
ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥

دئیال پّربھُو دامودر مادھو
انّتُ ن پائیۓ گُنیۓ رام ۔۔

ਦਇਆਲ ਪ੍ਰਭੂ ਦਾਮੋਦਰ ਮਾਧੋ
ਅੰਤੁ ਨ ਪਾਈਐ ਗੁਨੀਐ ਰਾਮ ॥

دئیال دُکھ ہر سرنْ داتا
سگل دوکھ نِوارنْو ۔۔

ਦਇਆਲ ਦੁਖ ਹਰ ਸਰਣਿ ਦਾਤਾ
ਸਗਲ ਦੋਖ ਨਿਵਾਰਣੋ ॥

موہ سوگ وِکار بِکھڑے
جپت نام اُدھارنْو ۔۔

ਮੋਹ ਸੋਗ ਵਿਕਾਰ ਬਿਖੜੇ
ਜਪਤ ਨਾਮ ਉਧਾਰਣੋ ॥

سبھِ جیء تیرے پّربھُو میرے
کرِ کِرپا سبھ رینْ تھیِوا ۔۔

ਸਭਿ ਜੀਅ ਤੇਰੇ ਪ੍ਰਭੂ ਮੇਰੇ
ਕਰਿ ਕਿਰਪਾ ਸਭ ਰੇਣ ਥੀਵਾ ॥

بِنونّتِ نانک پّربھ مئیا کیِجے
نامُ تیرا جپ جِیوا ۔۔3۔۔

ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ
ਨਾਮੁ ਤੇਰਾ ਜਪਿ ਜੀਵਾ ॥੩॥

راکھِ لیۓ پّربھِ بھگت جنا
اپنْی چرنْی لاۓ رام ۔۔

ਰਾਖਿ ਲੀਏ ਪ੍ਰਭਿ ਭਗਤ ਜਨਾ
ਅਪਣੀ ਚਰਣੀ ਲਾਏ ਰਾਮ ॥

آٹھ پہر اپنا پّربھُ سمرہ
ایکو نامُ دھیاۓ رام ۔۔

ਆਠ ਪਹਰ ਅਪਨਾ ਪ੍ਰਭੁ ਸਿਮਰਹ
ਏਕੋ ਨਾਮੁ ਧਿਆਏ ਰਾਮ ॥

دھیاءِ سو پّربھُ ترے بھوجل
رہے آونْ جانْا ۔۔

ਧਿਆਇ ਸੋ ਪ੍ਰਭੁ ਤਰੇ ਭਵਜਲ
ਰਹੇ ਆਵਣ ਜਾਣਾ ॥

سدا سُکھُ کلِیانڑ کِیرتنُ پّربھ لگا مِیٹھا بھاڻا --	----	ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥
سبھ اِچھ پُنّنی آس پُوری ملے ستِگُر پُورِیا --	----	ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥
بِنونّتِ نانکؕ پّربھِ آپِ میلے پھِرِ ناہی دُوکھ وِسُورِیا --4--3--	----	ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥
رامکلی مہلا[1] 5 چھنّت -- | [1]محلا-	----	ਰਾਮਕਲੀ ਮਹਲਾ ੫ ਛੰਤ ॥
سلوکُ --	----	ਸਲੋਕੁ ॥
چرن کمل سرنڑاگتی اند منّگل گُنڑ گام --	----	ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥
نانکؕ پّربھُ آرادھیۓبِپتِ نِوارنڑ رام --1--	----	ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥
چھنّتُ --	----	ਛੰਤੁ ॥
پّربھ بِپتِ نِوارنڑو تِسُ بِنُ اورُ ن کوءِ جیءُ --	----	ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥
سدا سدا ہرِ سِمرِیۓ جلِ تھلِ مہِیئلِ سوءِ جیءُ --	----	ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥
جلِ تھلِ مہِیئلِ پُورِ رہِیا اِکؕ نِمکھ منہُ ن وِیسرے --	----	ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥

گُر چرن لاگے دِن سبھاگے سرب گُݨ جگدِیسرے --	----	ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥
کرِ سیو سیوک دِنس رَیݨی تِس بھاوے سو ہوءِ جی ء --	----	ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥
بلِ جاءِ نانکُ سُکھہ داتے پرگاسُ منِ تنِ ہوءِ جی ءُ --1--	----	ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥
سلوکُ --	----	ਸਲੋਕੁ ॥
ہرِ سِمرت منُ تنُ سُکھی بِنسی دُتِییا سوچ --	----	ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥
نانک ٹیک گوپال[1] کی گووِنّد سنّکٹ موچ --1-- | [1]گوپال-	----	ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥
چھنّتُ --	----	ਛੰਤੁ ॥
بھے سنّکٹ کاٹے نارائِݨ دئِیال جی ء --	----	ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥
ہرِ گُݨ آننّد گاۓ پّربھ دِینا ناتھ پّرتپال جی ء --	----	ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥
پّرتپال اچُت پُرکھُ ایکو تِسہِ سِء رنّگُ لاگا --	----	ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥

کر چرن مستکُ میلِ لینے سدا اندِنُ جاگا ۔۔	----	ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥
جی ءُ پنّڈُ گِرہُ تھانُ تِس کا تنُ جوبنُ دھنُ مالُ جی ءُ ۔۔	----	ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥
سد سدا بلِ جاءِ نانکُ سرب جِیا پرِتپال جی ءُ ۔۔2۔۔	----	ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥
سلوکُ ۔۔	----	ਸਲੋਕੁ ॥
رسنا اُچرے ہرِ ہرے گُنٖ گووِنّد وکھیان ۔۔	----	ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥
نانک پکڑی ٹیک ایک پرمیسرُ رکھےَ نِدان ۔۔1۔۔	----	ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥
چھنّتُ ۔۔	----	ਛੰਤੁ ॥
سو سُیامی پرّبھُ رکھکو انْچلِ تا کےَ لاگُ جی ءُ ۔۔	----	ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥
بھجُ سادھو سنّگِ دئیال دیو من کی متِ تیاگُ جی ءُ ۔۔	----	ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥
اِک اوٹ کیجے جی ءُ دِیجے آس اِک دھرنِیدھرے ۔۔	----	ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥

سادھسنگے ہرِ نام رنگے سنسارُ ساگرُ سبھُ ترے --	Page# [927]	ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥
جنم مرنڑ بِکار چھُوٹے پھِرِ ن لاگے داگُ جی ءُ --	----	ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥
بلِ جاءِ نانکُ پُرکھ پُورن تھِرُ جا کا سوہاگُ جی ءُ --3--	----	ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥
سلوکُ --	----	ਸਲੋਕੁ ॥
دھرم ارتھ ارُ کام موکھ مُکتِ پدارتھ ناتھ --	----	ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥
سگل منورتھ پُورِیا نانک لِکھِیا ماتھ --1--	----	ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥
چھنّتُ --	----	ਛੰਤੁ ॥
سگل اِچھ میری پُنّیِیا مِلِیا نرنّجن راءِ جی ءُ --	----	ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥
اندُ بھئِیا وڈبھاگیِہو گ٘رِہِ پ٘رگٹے پ٘ربھ آءِ جی ءُ --	----	ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥
گ٘رِہِ لال آئے پُربِ کمائے تا کی اُپما کِیا گنڑا --	----	ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥

بیئنّت پُورن سُکھ سہج داتا کون رسنا گُݨ بھݨا --	----	ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥
آپے مِلائے گہِ کنّٹھِ لائے تِس بِنا نہی جاءِ جیءُ --	----	ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥
بلِ جاءِ نانکُ سدا کرتے سبھ مہِ رہِیا سماءِ جیءُ --4--4--	----	ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥
راگُ رامکلی مہلا[1] 5 -- | محلا[1]	----	ਰਾਗੁ ਰਾਮਕਲੀ ਮਹਲਾ ੫ ॥
رݨ جھُنّجھڑا گاءُ سکھی ہرِ ایکُ دھیاوہُ --	----	ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥
ستِگُرُ تُم سیوِ سکھی منِ چِندِئڑا پھلُ پاوہُ --	----	ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥
رامکلی مہلا[1] 5 رُتی سلوکُ | محلا[1]	----	ਰਾਮਕਲੀ ਮਹਲਾ ੫ ਰੁਤੀ ਸਲੋਕੁ
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥
کرِ بنّدن پرّبھ پاربرّہم باچھءُ سادھہ دھُورِ --	----	ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥
آپُ نِوارِ ہرِ ہرِ بھجءُ نانک پرّبھ بھرپُورِ --1--	----	ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥
کِلوِکھ کاٹݨ بھےَ ہرݨ سُکھ ساگر ہرِ راءِ --	----	ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥

دِین دئِیال دُکھ بھنّجنو نانک نِیت دھِیاءِ --2--	----	ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥
چھنّتُ --	----	ਛੰਤੁ ॥
جسُ گاوہُ وڈبھاگِیہو کرِ کرِپا بھگونّت جیءُ --	----	ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥
رُتی ماہ مُورت گھڑی گُنْ اُچرت سوبھاونّت جیءُ --	----	ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥
گُنْ رنّگِ راتے دھنّنِ تے جن جِنی اِک منِ دھِیائِیا --	----	ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥
سپھل جنمُ بھِئِیا تِن کا جِنی سو پرّبھُ پائِیا --	----	ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥
پُنّن دان ن تُلِ کرِیا ہرِ سرب پاپا ہنّت جیءُ --	----	ਪੁੰਨ ਦਾਨ 'ਨ' ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥
بِنونّتِ نانک سِمرِ جِیوا جنم مرنْ رہنّت جیءُ --1--	----	ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥
سلوک --	----	ਸਲੋਕ ॥
اُدمُ اگمُ اگوچرو چرن کمل نمسکار --	----	ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥

کتھنی سا تُدھ بھاوسی نانک نام ادھار --1--	----	ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
سنّت سرنِ ساجن پرہُ سُیامی سِمرِ اننّت --	----	ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥
سُوکے تے ہریا تھِیا نانک جپ بھگونّت --2--	----	ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥
چھنّتُ --	----	ਛੰਤੁ ॥
رُتِ سرس بسنّت ماہ چیتُ وَیساکھ سُکھ ماسُ جی ءُ --	----	ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥
ہرِ جی ءُ ناہُ مِلیا مئُلیا مَنُ تنُ ساسُ جی ءُ --	----	ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥
گھرِ ناہُ نِہچلُ انندُ سکھیۓ چرن کمل پرپھُلیا --	----	ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥
سُنّدرُ سُگھڑُ سُجانُ بیتا گُنُ گوِونّد املیا --	----	ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥
وڈبھاگِ پائیا دُکھُ گوائیا بھئی پُورن آس جی ءُ --	Page# [928]	ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥
بِنونّتِ نانک سرنِ تیری مِٹی جم کی ترّاس جی ءُ --2--	----	ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥

سلوک --	----	ਸਲੋਕ ॥
سادھسنّگتِ بِنُ بھرّمِ مُئی کرتی کرم انیک --	----	ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥
کومل بنّدھن بادھِیا نانک کرمہِ لیکھ --1--	----	ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥
جو بھاٹے سے میلِیا وِچھوڑے بھی آپ --	----	ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥
نانک پّربھ سرٹاگتی جا کا وڈ پرتاپُ --2--	----	ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥
چھنّتُ --	----	ਛੰਤੁ ॥
گرِیکھم رُتِ اتِ گاکھڑی جیٹھ اکھاڑے گھام جیءُ --	----	ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥
پّریم بِچھوہ دُہاگٹی دِرسٹِ ن کری رام جیءُ --	----	ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥
نہ دِرسٹ آوے مرت ہاوے مہا گارب مُٹھِیا --	----	ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥
جل باجھ مچھُلی تڑپھڑاوے سنگِ مائِیا رُٹھِیا --	----	ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥

کرِ پاپ جونی بھےَ بھِیت ہوئی دےءِ ساسن جام جیءُ --	----	ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥
بِنونّتِ نانک اوٹ تیری راکھُ پُورن کام جیءُ --3--	----	ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥
سلوک --	----	ਸਲੋਕ ॥
سردھا لاگی سنّگِ پرِتمےَ اِکُ تِلُ رہنڑُ ن جاءِ --	----	ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥
من تن انّترِ روِ رہے نانک سہجِ سُبھاءِ --1--	----	ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥
کرُ گہِ لِینی ساجنہِ جنم جنم کے مِیت --	----	ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥
چرنہ داسی کرِ لئی نانک پربھ ہِت چِیت --2--	----	ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥
چھنّتُ --	----	ਛੰਤੁ ॥
رُتِ برسُ سُہیلِیا ساونڑ بھادوے آننّد جیءُ --	----	ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥
گھنڑ اُنوِ وُٹھے جل تھل پُورِیا مکرنّد جیءُ --	----	ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥

پّربھُ پُورِ رہِیا سرب ٹھائی ہرِ نام نو نِدھِ گّرِہ بھرے ۔۔	----	ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥
سِمرِ سُیامی انّترجامی کُل سمُوہا سبھِ ترے ۔۔	----	ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥
پّرِء رنّگِ جاگے نہ چھِدّر لاگے کّرِپالُ سد بکھسِنّدُ[1] جیءُ ۔۔ |	----	ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥
بِنونّتِ نانک ہرِ کنّتُ پائِیا سدا منِ بھاونّدُ جیءُ ۔۔4۔۔	----	ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥
سلوک ۔۔	----	ਸਲੋਕ ॥
آس پِیاسی مےَ پھِرءُ کب پیکھءُ گوپال ۔۔	----	ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥
ہےَ کوئی ساجنُ سنّت جنُ نانک پّربھ میلنْہار ۔۔1۔۔	----	ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥
بِنُ ملبے سانْتِ ن اُوپجےَ تِلُ پلُ رہنڑُ ن جاءِ ۔۔	----	ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥
ہرِ سادھہ سرنْاگتی نانک آس پُجاءِ ۔۔2۔۔	----	ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥
چھنّتُ ۔۔	----	ਛੰਤੁ ॥

1. بخشِنّدُ۔

رُتِ سرد اڈنّبرو	ਰੁਤਿ ਸਰਦ ਅਡੰਬਰੋ
اسُو کتکے ہرِپیاس جی ءُ --	ਅਸੂ ਕਤਕੇ ਹਰਿ ਪਿਆਸ ਜੀਉ ॥
کھوجنّتی درسنُ پھرت	ਖੋਜੰਤੀ ਦਰਸਨੁ ਫਿਰਤ
کب ملیئے گُنتاس جی ءُ --	ਕਬ ਮਿਲੀਐ ਗੁਣਤਾਸ ਜੀਉ ॥
بِنُ کنّت پیارے نہ سُوکھ سارے	ਬਿਨੁ ਕੰਤ ਪਿਆਰੇ ਨਹ ਸੂਖ ਸਾਰੇ
ہار کنّگنڑ دھِرگ بنا --	ਹਾਰ ਕੰਙਣ ਧ੍ਰਿਗੁ ਬਨਾ ॥
سُندرِ سُجانڑِ چترِ بیتی	ਸੁੰਦਰਿ ਸੁਜਾਣਿ ਚਤੁਰਿ ਬੇਤੀ
ساس بِنُ جَیسے تنا --	ਸਾਸ ਬਿਨੁ ਜੈਸੇ ਤਨਾ ॥
اِیت اُت دہ دِس الوکن	ਈਤ ਉਤ ਦਹ ਦਿਸ ਅਲੋਕਨ
منِ مِلن کی پرّبھ پیاس جی ءُ --	ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥
بِنونّتِ نانک دھارِ کرپا	ਬਿਨਵੰਤਿ ਨਾਨਕ ਧਾਰਿ ਕਿਰਪਾ
میلہُ پرّبھ گُنتاس جی ءُ --5--	ਮੇਲਹੁ ਪ੍ਰਭ ਗੁਣਤਾਸ ਜੀਉ ॥੫॥
سلوک --	ਸਲੋਕ ॥
جلنڑِ بُجھی سِیتل بھئے	ਜਲਣਿ ਬੁਝੀ ਸੀਤਲ ਭਏ
منِ تنِ اُپجی سانْتِ --	ਮਨਿ ਤਨਿ ਉਪਜੀ ਸਾਂਤਿ ॥
نانک پرّبھ پُورن ملے	ਨਾਨਕ ਪ੍ਰਭ ਪੂਰਨ ਮਿਲੇ
دُتِیا بِنسی بھرّانْتِ --1--	ਦੁਤੀਆ ਬਿਨਸੀ ਭ੍ਰਾਂਤਿ ॥੧॥
سادھ پٹھائے آپِ ہرِ	ਸਾਧ ਪਠਾਏ ਆਪਿ ਹਰਿ
ہم تُم تے ناہی دُورِ --	ਹਮ ਤੁਮ ਤੇ ਨਾਹੀ ਦੂਰਿ ॥

نانک بھّرم بھےَ مِٹِ گۓ رمنؕ رام بھرپُورِ --2--	Page# [929]	ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥
چھنّتُ --	----	ਛੰਤੁ ॥
رُتِ سِسِیئر سِیتل ہرِ پّرگٹے منّگھر پوہِ جی ءُ --	----	ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥
جلنِ بُجھی درسُ پائِیا بنسے مائِیا دھّروہ جی ءُ --	----	ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥
سبھِ کام پُورے مِلِ ہجُورے[1] ہرِ چرنؕ سیوکِ سیوِیا --	----	ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥
ہار ڈور سِیگار سبھِ رس گُنؕ گاءُ الکھ ابھیوِیا --	----	ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥
بھاءُ بھگتِ گووِنّد بانْچھت جمُ ن ساکےَ جوہِ جی ءُ --	----	ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥
بِنونّتِ نانک پّربھِ آپِ میلی تہ ن پّریم بِچھوہ جی ءُ --6--	----	ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥
سلوک --	----	ਸਲੋਕ ॥
ہرِ دھنُ پائِیا سوہاگنؕی ڈولت ناہی چِیت --	----	ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥

[1] حضُورے-

سنّت سنّجوگی نانکا گرّہِ پرّگٹے پرّبھ مِیت --1--	----	ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥
ناد بِنود اننّد کوڈ پرّء پرِّیتم سنّگِ بنے --	----	ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥
من بانْچھت پھل پائِیا ہرِ نانک نام بھنے --2--	----	ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥
چھنّتُ --	----	ਛੰਤੁ ॥
ہِمکر رُتِ منِ بھاوتی ماگھُ پھگنڑُ گُنڑونّت جیءُ --	----	ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥
سکھی سہیلی گاءُ منّگلو گرّہِ آئے ہرِ کنّت جیءُ --	----	ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥
گرّہِ لال آئے منِ دھِیائے سیج سُنّدرِ سوہِیا --	----	ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥
ونڑُ ترّنڑُ ترِّبھونڑ بھئے ہرِیا دیکھِ درسن موہِیا --	----	ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥
ملے سُیامی اِچھ پُنّنی منِ جپِیا نِرمل منّت جیءُ --	----	ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥
بِنونّتِ نانک نِت کرہُ رلِیا ہرِ ملے سرِّیدھر کنّت جیءُ --7--	----	ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥

سلوک --	----	ਸਲੋਕ ॥
سنّت سہائی جی ء کے بھوجل تارنٹہار --	----	ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥
سبھ تے اُوچے جانِئیہِ نانک نام پِیار --1--	----	ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥
جِن جانِیا سیئی ترے سے سُورے سے بِیر --	----	ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥
نانک تِن بلِہارنٹے ہرِ جپ اُترے تِیر --2--	----	ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥
چھنّتُ --	----	ਛੰਤੁ ॥
چرنٹ بِراجِت سبھ اُوپرے مِٹیا سگل کلیسُ جی ءُ --	----	ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥
آونٹ جاونٹ دُکھ ہرے ہرِ بھگتِ کِیا پرویسُ جی ءُ --	----	ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥
ہرِ رنگِ راتے سہجِ ماتے تِلُ ن من تے بِیسرے --	----	ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥
تجِ آپُ سرنٹی پرے چرنی سرب گُنٹ جگدِیسرے --	----	ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥

گووِنّد گُݨ نِدھِ سّرِیرنّگ سُیامی آدِ کءُ آدیسُ جیءُ ــ	----	ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥
بِنونّتِ نانکُ مِئیا دھارہُ جُگُ جُگو اِک ویسُ جیءُ	----	ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥
ــ8ــ6ــ1ــ8ــ		
رامکلی مہلا[1] 1 دکھݨی اوئنّکارُ | [1]محلا۔	----	ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ سِتگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
اوئنّکارِ بّرہما اُتپتِ ــ	----	ਓਅੰਕਾਰਿ ਬ੍ਰਹਮਾ ਉਤਪਤਿ ॥
اوئنّکارُ کِیا جِن چِتِ ــ	----	ਓਅੰਕਾਰੁ ਕੀਆ ਜਿਨਿ ਚਿਤਿ ॥
اوئنّکارِ سَیل جُگ بھۓ ــ	----	ਓਅੰਕਾਰਿ ਸੈਲ ਜੁਗ ਭਏ ॥
اوئنّکارِ بید نِرمۓ ــ	----	ਓਅੰਕਾਰਿ ਬੇਦ ਨਿਰਮਏ ॥
اوئنّکارِ سبدِ اُدھرے ــ	----	ਓਅੰਕਾਰਿ ਸਬਦਿ ਉਧਰੇ ॥
اوئنّکارِ گُرمُکھِ ترے ــ	Page# [930]	ਓਅੰਕਾਰਿ ਗੁਰਮੁਖਿ ਤਰੇ ॥
اونم اکھر سُݨہُ بیچارُ ــ	----	ਓਨਮ ਅਖਰ ਸੁਣਹੁ ਬੀਚਾਰੁ ॥
اونم اکھرُ تّرِبھوݨ سارُ ــ1ــ	----	ਓਨਮ ਅਖਰੁ ਤ੍ਰਿਭਵਣ ਸਾਰੁ ॥੧॥
سُݨِ پاڈے کِیا لِکھہُ جنّجالا[1] ــ | [1]زنّجالا۔	----	ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
لِکھُ رام نام گُرمُکھِ گوپالا ــ1ــ رہاءُ ــ	----	ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥
سسےَ سبھُ جگُ سہجِ اُپائِیا تِین بھون اِک جوتی ــ	----	ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥

گُرمُکھِ وستُ پراپتِ ہووَے چُݨِ لےَ ماݨک موتی --	----	ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥
سمجھےَ سُوجھےَ پڑِ پڑِ بُوجھےَ انّتِ نِرنّترِ ساچا --	----	ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥
گُرمُکھِ دیکھےَ ساچُ سمالے بِنُ ساچے جگُ کاچا --2--	----	ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥
دھدھےَ دھرمُ دھرے دھرما پُرِ گُݨکاری منُ دھیِرا --	----	ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
دھدھےَ دھُولِ پڑےَ مُکھِ مستکِ کنّچن بھئے منُورا --	----	ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
دھنُ دھرݨیدھرُ آپِ اجونی تولِ بولِ سچُ پُورا --	----	ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
کرتے کی مِتِ کرتا جاݨےَ کےَ جاݨےَ گُرُ سُورا --3--	----	ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥
گِیانُ گوائِیا دُوجا بھائِیا گربِ گلے بِکھُ کھائِیا --	----	ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥
گُر رسُ گِیت باد نہی بھاوے سُݨیِئےَ گہِر گنّبھیِرُ گوائِیا --	----	ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥

ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥	گُرِ سچُ کہِیا انمّرِتُ لہِیا مَنِ تنِ ساچُ سُکھاِئیا ۔۔
ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥	آپے گُرمُکھِ آپے دیوَے آپے انمّرِتُ پِیاِئیا ۔۔4۔۔
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥	ایکو ایکُ کہَے سبھُ کوئی ہئُمَے گربُ وِیاپَے ۔۔
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥	انّترِ باہرِ ایکُ پچھانڑَے اِءُ گھرُ مہلُ[1] سِجاپَے ۔۔ | [1]محلُ۔
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥	پّربھُ نیڑَے ہرِ دُورِ ن جانڑہُ ایکو سّرِسٹِ سبائی ۔۔
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥	ایکنّکارُ اورُ نہی دُوجا نانک ایکُ سمائی ۔۔5۔۔
ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥	اِسُ کرتے کءُ کِءُ گہِ راکھءُ اپھرِئو تُلِئو ن جائی ۔۔
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥	ماِئیا کے دیوانے پّرانڑی جھُوٹھِ ٹھگئُری پائی ۔۔
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪੁਛਤਾਈ ॥	لبِ لوبھِ مُہتاجِ[1] وِگُوتے اِب تب پھِرِ پچھُتائی ۔۔ | [1]مُحتاجِ۔

ایکُ سریوےَ تا گتِ مِتِ پاوے آونُ جانُ رہائی --6--	----	ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥
ایکُ اچارُ رنّگُ اِکُ رُوپُ --	----	ਏਕੁ ਅਚਾਰੁ ਰੰਗੁ ਇਕੁ ਰੂਪੁ ॥
پئُݨ پاݨی اگنی اسرُوپُ --	----	ਪਉਣ ਪਾਣੀ ਅਗਨੀ ਅਸਰੂਪੁ ॥
ایکو بھورُ بھوےَ تِہُ لوءِ --	----	ਏਕੋ ਭਵਰੁ ਭਵੈ ਤਿਹੁ ਲੋਇ ॥
ایکو بُوجھےَ سُوجھےَ پتِ ہوءِ --	----	ਏਕੋ ਬੂਝੈ ਸੂਝੈ ਪਤਿ ਹੋਇ ॥
گِیانُ دھِیانُ لے سمسرِ رہےَ --	----	ਗਿਆਨੁ ਧਿਆਨੁ ਲੇ ਸਮਸਰਿ ਰਹੈ ॥
گُرمُکھِ ایکُ وِرلا کو لہےَ --	----	ਗੁਰਮੁਖਿ ਏਕੁ ਵਿਰਲਾ ਕੋ ਲਹੈ ॥
جِس نو دےءِ کِرپا تے سُکھُ پاۓ --	----	ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥
گُرو دُیارےَ آکھِ سُݨاۓ --7--	----	ਗੁਰੂ ਦੁਆਰੈ ਆਖਿ ਸੁਣਾਏ ॥੭॥
اُورم دھُورم جوتِ اُجالا --	----	ਊਰਮ ਧੂਰਮ ਜੋਤਿ ਉਜਾਲਾ ॥
تِینِ بھوݨ مہِ گُر گوپالا --	----	ਤੀਨਿ ਭਵਣ ਮਹਿ ਗੁਰ ਗੋਪਾਲਾ ॥
اُوگوِیا اسرُوپُ دِکھاوےَ --	----	ਊਗਵਿਆ ਅਸਰੂਪੁ ਦਿਖਾਵੈ ॥
کرِ کِرپا اپُنےَ گھرِ آوےَ --	----	ਕਰਿ ਕਿਰਪਾ ਅਪੁਨੈ ਘਰਿ ਆਵੈ ॥
اُونوِ برسےَ نیجھر دھارا --	----	ਊਨਵਿ ਬਰਸੈ ਨੀਝਰ ਧਾਰਾ ॥
اُوتم سبدِ سوارݨہارا --	----	ਊਤਮ ਸਬਦਿ ਸਵਾਰਣਹਾਰਾ ॥
اِسُ ایکے کا جاݨےَ بھےءُ --	----	ਇਸੁ ਏਕੇ ਕਾ ਜਾਣੈ ਭੇਉ ॥
آپے کرتا آپے دےءُ --8--	----	ਆਪੇ ਕਰਤਾ ਆਪੇ ਦੇਉ ॥੮॥
اُگوےَ سُورُ اسُر سنّگھارےَ --	----	ਉਗਵੈ ਸੂਰੁ ਅਸੁਰ ਸੰਘਾਰੈ ॥

اُوچءُ دیکھِ سبدِ بیچارے --	----	ਉਚਉ ਦੇਖਿ ਸਬਦਿ ਬੀਚਾਰੈ ॥
اُوپرِ آدِ انّتِ تِہُ لوءِ --	----	ਊਪਰਿ ਆਦਿ ਅੰਤਿ ਤਿਹੁ ਲੋਇ ॥
آپے کرے کتھے سُنّے سوءِ --	----	ਆਪੇ ਕਰੈ ਕਥੈ ਸੁਣੈ ਸੋਇ ॥
اوہُ بِدھاتا منُ تنُ دےءِ --	----	ਓਹੁ ਬਿਧਾਤਾ ਮਨੁ ਤਨੁ ਦੇਇ ॥
اوہُ بِدھاتا منِ مُکھِ سوءِ --	Page# [931]	ਓਹੁ ਬਿਧਾਤਾ ਮਨਿ ਮੁਖਿ ਸੋਇ ॥
پّربھُ جگجیونُ اورُ ن کوءِ --	----	ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥
نانک نامِ رتے پتِ ہوءِ --9--	----	ਨਾਨਕ ਨਾਮਿ ਰਤੇ ਪਤਿ ਹੋਇ ॥੯॥
راجن رام روے ہِتکارِ --	----	ਰਾਜਨ ਰਾਮ ਰਵੈ ਹਿਤਕਾਰਿ ॥
رنْ مہِ لُوجھے منُویا مارِ --	----	ਰਣ ਮਹਿ ਲੂਝੈ ਮਨੂਆ ਮਾਰਿ ॥
راتِ دِننّتِ رہے رنگِ راتا --	----	ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥
تینِ بھون جُگ چارے جاتا --	----	ਤੀਨਿ ਭਵਨ ਜੁਗ ਚਾਰੇ ਜਾਤਾ ॥
جِنِ جاتا سو تِس ہی جیہا --	----	ਜਿਨਿ ਜਾਤਾ ਸੋ ਤਿਸ ਹੀ ਜੇਹਾ ॥
اتِ نِرمائِلُ سیجھِس دیہا --	----	ਅਤਿ ਨਿਰਮਾਇਲੁ ਸੀਝਸਿ ਦੇਹਾ ॥
رہسی رامُ رِدے اِک بھاءِ --	----	ਰਹਸੀ ਰਾਮੁ ਰਿਦੈ ਇਕ ਭਾਇ ॥
انّترِ سبدُ ساچِ لِو لاءِ --10--	----	ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥
روسُ ن کیجے انّمرِتُ پیجے رہنْ نہی سنّسارے --	----	ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥
راجے راءِ رنّک نہی رہنْا آءِ جاءِ جُگ چارے --	----	ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥

رہݨ کہݨ تے رہےَ ن کوئی کِسُ پہِ کرءُ بِنّتی ـ ـ	----	ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥
ایکُ سبدُ رام نام نِروددھرُ گُرُ دیوےَ پتِ متی ـ ـ11ـ ـ	----	ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥
لاج مرنّتی مرِ گئی گھُوگھٹُ کھولِ چلی ـ ـ	----	ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥
ساسُ دِوانی باوری سِر تے سنّک ٹلی ـ ـ	----	ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥
پ٘ریمِ بُلائی رلی سِءُ من مہِ سبدُ اننّدُ ـ ـ	----	ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥
لالِ رتی لالی بھئی گُرمُکھِ بھئی نِچنّدُ ـ ـ12ـ ـ	----	ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
لاہا نامُ رتنُ جپ سارُ ـ ـ	----	ਲਾਹਾ ਨਾਮੁ ਰਤਨੁ ਜਪਿ ਸਾਰੁ ॥
لبُ لوبھُ بُرا اہنّکارُ ـ ـ	----	ਲਬੁ ਲੋਭੁ ਬੁਰਾ ਅਹੰਕਾਰੁ ॥
لاڑی چاڑی لائِتبارُ ـ ـ	----	ਲਾੜੀ ਚਾੜੀ ਲਾਇਤਬਾਰੁ ॥
منمُکھُ انّدھا مُگدھُ گوارُ ـ ـ	----	ਮਨਮੁਖੁ ਅੰਧਾ ਮੁਗਧੁ ਗਵਾਰੁ ॥
لاہے کارݨِ آئِیا جگِ ـ ـ	----	ਲਾਹੇ ਕਾਰਣਿ ਆਇਆ ਜਗਿ ॥
ہوءِ مجُورُ[1] گئِیا ٹھگاءِ ٹھگِ ـ ـ | [1]مزُورُ ـ	----	ਹੋਇ ਮਜੁਰੁ ਗਇਆ ਠਗਾਇ ਠਗਿ ॥
لاہا نامُ پوُنّجی ویساہُ ـ ـ	----	ਲਾਹਾ ਨਾਮੁ ਪੂੰਜੀ ਵੇਸਾਹੁ ॥

نانک سچی پتِ سچا پاتِساہُ[1] --13--	----	ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥
آءِ وِگُوتا جگُ جم پنّتھُ --	----	ਆਇ ਵਿਗੁਤਾ ਜਗੁ ਜਮ ਪੰਥੁ ॥
آئی ن میٹݨ کو سمرتھُ --	----	ਆਈ ਨ ਮੇਟਣ ਕੋ ਸਮਰਥੁ ॥
آتھِ سَیل نیچ گھرِ ہوءِ --	----	ਆਥਿ ਸੈਲ ਨੀਚ ਘਰਿ ਹੋਇ ॥
آتھِ دیکھِ نِوےَ جِسُ دوءِ --	----	ਆਥਿ ਦੇਖਿ ਨਿਵੈ ਜਿਸੁ ਦੋਇ ॥
آتھِ ہوءِ تا مُگدھُ سِیانا --	----	ਆਥਿ ਹੋਇ ਤਾ ਮੁਗਧੁ ਸਿਆਨਾ ॥
بھگتِ بِہُونا جگُ بئُرانا --	----	ਭਗਤਿ ਬਿਹੂਨਾ ਜਗੁ ਬਉਰਾਨਾ ॥
سبھ مہِ ورتےَ ایکو سوءِ --	----	ਸਭ ਮਹਿ ਵਰਤੈ ਏਕੋ ਸੋਇ ॥
جِس نو کِرپا کرے تِسُ پرگٹُ ہوءِ --14--	----	ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥
جُگِ جُگِ تھاپِ سدا نِروَیرُ --	----	ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥
جنمِ مرݨِ نہی دھنّدھا دھَیرُ --	----	ਜਨਮਿ ਮਰਣਿ ਨਹੀ ਧੰਧਾ ਧੈਰੁ ॥
جو دِسےَ سو آپے آپِ --	----	ਜੋ ਦੀਸੈ ਸੋ ਆਪੇ ਆਪਿ ॥
آپِ اُپاءِ آپے گھٹ تھاپِ --	----	ਆਪਿ ਉਪਾਇ ਆਪੇ ਘਟ ਥਾਪਿ ॥
آپِ اگوچرُ دھنّدھےَ لوئی --	----	ਆਪਿ ਅਗੋਚਰੁ ਧੰਧੈ ਲੋਈ ॥
جوگ جُگتِ جگجِیونُ سوئی --	----	ਜੋਗ ਜੁਗਤਿ ਜਗਜੀਵਨੁ ਸੋਈ ॥
کرِ آچارُ سچُ سُکھُ ہوئی --	----	ਕਰਿ ਆਚਾਰੁ ਸਚੁ ਸੁਖੁ ਹੋਈ ॥
نام وِہُوݨا مُکتِ کِو ہوئی --15--	----	ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥

[1] پاتِشاہُ-

وِنُّ ناوے ویرودھُ سرِیر --	----	ਵਿਣੁ ਨਾਵੈ ਵੇਰੋਧੁ ਸਰੀਰ ॥
کِءُ ن مِلہِ کاٹہِ من پیر --	----	ਕਿਉ ਨ ਮਿਲਹਿ ਕਾਟਹਿ ਮਨ ਪੀਰ ॥
واٹ وٹائُو آوے جاءِ --	----	ਵਾਟ ਵਟਾਊ ਆਵੈ ਜਾਇ ॥
کِیا لے آئِیا کِیا ملے پاءِ --	----	ਕਿਆ ਲੇ ਆਇਆ ਕਿਆ ਪਲੈ ਪਾਇ ॥
وِنُّ ناوے توٹا سبھ تھاءِ --	----	ਵਿਣੁ ਨਾਵੈ ਤੋਟਾ ਸਭ ਥਾਇ ॥
لاہا ملے جا دےءِ بُجھاءِ --	----	ਲਾਹਾ ਮਿਲੈ ਜਾ ਦੇਇ ਬੁਝਾਇ ॥
ونُجُ واپارُ ونُجے واپاری --	----	ਵਣਜੁ ਵਾਪਾਰੁ ਵਣਜੈ ਵਾਪਾਰੀ ॥
وِنُّ ناوے کَیسی پتِ ساری --16--	----	ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥
گُنّ وِچارے گِیانی سوءِ --	----	ਗੁਣ ਵਿਚਾਰੇ ਗਿਆਨੀ ਸੋਇ ॥
گُنّ مہِ گِیانُ پراپتِ ہوءِ --	----	ਗੁਣ ਮਹਿ ਗਿਆਨੁ ਪਰਾਪਤਿ ਹੋਇ ॥
گُنّداتا وِرلا سنّسارِ --	----	ਗੁਣਦਾਤਾ ਵਿਰਲਾ ਸੰਸਾਰਿ ॥
ساچی کرنّی گُر وِیچارِ --	----	ਸਾਚੀ ਕਰਣੀ ਗੁਰ ਵੀਚਾਰਿ ॥
اگم اگوچر کِیمتِ[1] نہی پاءِ -- | [1]قیمتِ-	----	ਅਗਮ ਅਗੋਚਰ ਕੀਮਤਿ ਨਹੀ ਪਾਇ ॥
تا ملیِئَے جا لۓ مِلاءِ --	----	ਤਾ ਮਿਲੀਐ ਜਾ ਲਏ ਮਿਲਾਇ ॥
گُنّونّتی گُنّ سارے نِیت --	Page# [932]	ਗੁਣਵੰਤੀ ਗੁਣ ਸਾਰੇ ਨੀਤ ॥
نانکُ گُرمتِ ملیِئَے مِیت --17--	----	ਨਾਨਕ ਗੁਰਮਤਿ ਮਿਲੀਐ ਮੀਤ ॥੧੭॥
کامُ کرودھُ کائِیا کءُ گالے --	----	ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥
جِءُ کنّچن سوہاگا ڈھالے --	----	ਜਿਉ ਕੰਚਨ ਸੋਹਾਗਾ ਢਾਲੈ ॥
کِس کسوٹی سہے سُ تاءُ --	----	ਕਸਿ ਕਸਵਟੀ ਸਹੈ ਸੁ ਤਾਉ ॥

ندرِ سراپھ,[1] ونّنی سچڑاءُ -- | [1]صراف,-	----	ਨਦਰਿ ਸਰਾਫ, ਵੰਨੀ ਸਚੜਾਉ ॥
جگتُ پسُو اہنّ کالُ کسائی[1] -- | [1]قصائِی-	----	ਜਗਤੁ ਪਸੂ ਅਹੰ ਕਾਲੁ ਕਸਾਈ ॥
کرِ کرتےَ کرنٔی کرِ پائی --	----	ਕਰਿ ਕਰਤੈ ਕਰਣੀ ਕਰਿ ਪਾਈ ॥
جِنِ کیِتی تِنِ کیِمتِ[1] پائی -- | [1]قیمتِ-	----	ਜਿਨਿ ਕੀਤੀ ਤਿਨਿ ਕੀਮਤਿ ਪਾਈ ॥
ہورِ کِیا کہیِئےَ کِچھُ کہنٔ ن جائی --18--	----	ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥
کھوجت کھوجت انمّرِتُ پیِیا --	----	ਖੋਜਤ ਖੋਜਤ ਅੰਮ੍ਰਿਤੁ ਪੀਆ ॥
کھِما گہی منُ ستگُرِ دِییا --	----	ਖਿਮਾ ਗਹੀ ਮਨੁ ਸਤਗੁਰਿ ਦੀਆ ॥
کھرا کھرا آکھےَ سبھُ کوءِ --	----	ਖਰਾ ਖਰਾ ਆਖੈ ਸਭੁ ਕੋਇ ॥
کھرا رتنُ جُگ چارے ہوءِ --	----	ਖਰਾ ਰਤਨੁ ਜੁਗ ਚਾਰੇ ਹੋਇ ॥
کھات پِیئنّت مُوئے نہی جانِیا --	----	ਖਾਤ ਪੀਅੰਤ ਮੂਏ ਨਹੀ ਜਾਨਿਆ ॥
کھِن مہِ مُوئے جا سبدُ پچھانِیا --	----	ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥
استھِرُ چِیتُ مرنِ منُ مانِیا --	----	ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
گُر کِرپا تے نامُ پچھانِیا --19--	----	ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
گگن گنّبھِیرُ گگننّترِ واسُ --	----	ਗਗਨ ਗੰਭੀਰੁ ਗਗਨੰਤਰਿ ਵਾਸੁ ॥
گُنٔ گاوےَ سُکھ سہجِ نِواسُ --	----	ਗੁਣ ਗਾਵੈ ਸੁਖ ਸਹਜਿ ਨਿਵਾਸੁ ॥
گِئیا ن آوےَ آءِ ن جاءِ --	----	ਗਇਆ ਨ ਆਵੈ ਆਇ ਨ ਜਾਇ ॥
گُر پرسادِ رہےَ لِو لاءِ --	----	ਗੁਰ ਪਰਸਾਦਿ ਰਹੈ ਲਿਵ ਲਾਇ ॥
گگنُ اگنّمُ اناتھُ اجونی --	----	ਗਗਨੁ ਅਗੰਮੁ ਅਨਾਥੁ ਅਜੋਨੀ ॥

استھِرُ چیتُ سمادھِ سگونی ۔۔	----	ਅਸਥਿਰੁ ਚੀਤੁ ਸਮਾਧਿ ਸਗੋਨੀ ॥
ہرِ نامُ چیتِ پھِرِ پوہِ ن جُونی ۔۔	----	ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥
گُرمتِ سارُ ہور نام بِہُونی ۔۔20۔۔	----	ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥
گھر در پھِرِ تھاکی بہُتیرے ۔۔	----	ਘਰ ਦਰ ਫਿਰਿ ਥਾਕੀ ਬਹੁਤੇਰੇ ॥
جاتِ[1] اسنّکھ انّت نہی میرے ۔۔ | [1]زاتِ۔	----	ਜਾਤਿ ਅਸੰਖ ਅੰਤ ਨਹੀ ਮੇਰੇ ॥
کیتے مات پِتا سُت دھِیا ۔۔	----	ਕੇਤੇ ਮਾਤ ਪਿਤਾ ਸੁਤ ਧੀਆ ॥
کیتے گُر چیلے پھُنِ ہُویا ۔۔	----	ਕੇਤੇ ਗੁਰ ਚੇਲੇ ਫੁਨਿ ਹੂਆ ॥
کاچے گُر تے مُکتِ ن ہُویا ۔۔	----	ਕਾਚੇ ਗੁਰ ਤੇ ਮੁਕਤਿ ਨ ਹੂਆ ॥
کیتی نارِ ورُ ایکُ سمالِ ۔۔	----	ਕੇਤੀ ਨਾਰਿ ਵਰੁ ਏਕੁ ਸਮਾਲਿ ॥
گُرمُکھِ مرنُ جِیونُ پّربھ نالِ ۔۔	----	ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥
دہ دِس ڈھُوڈھِ گھرےَ مہِ پائِیا ۔۔	----	ਦਹ ਦਿਸ ਢੂਢਿ ਘਰੈ ਮਹਿ ਪਾਇਆ ॥
میلُ بھئِیا ستِگُرو مِلائِیا ۔۔21۔۔	----	ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥
گُرمُکھِ گاوےَ گُرمُکھِ بولےَ ۔۔	----	ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥
گُرمُکھِ تولِ تولاوےَ[1] تولےَ ۔۔ | [1]تولاوےَ۔	----	ਗੁਰਮੁਖਿ ਤੋਲਿ ਤੋੁਲਾਵੈ ਤੋਲੈ ॥
گُرمُکھِ آوےَ جاءِ نِسنّگُ ۔۔	----	ਗੁਰਮੁਖਿ ਆਵੈ ਜਾਇ ਨਿਸੰਗੁ ॥
پرہرِ مَیلُ جلاءِ کلنّکُ ۔۔	----	ਪਰਹਰਿ ਮੈਲੁ ਜਲਾਇ ਕਲੰਕੁ ॥
گُرمُکھِ نادبیدبیچارُ ۔۔	----	ਗੁਰਮੁਖਿ ਨਾਦ ਬੇਦ ਬੀਚਾਰੁ ॥
گُرمُکھِ مجنُ چجُ اچارُ ۔۔	----	ਗੁਰਮੁਖਿ ਮਜਨੁ ਚਜੁ ਅਚਾਰੁ ॥
گُرمُکھِ سبدُ انّمرِتُ ہےَ سارُ ۔۔	----	ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥

نانک گُرمُکھِ پاوے َ پارُ --22--	----	ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥
چنّچلُ چِیتُ ن رہئی ٹھاءِ --	----	ਚੰਚਲੁ ਚੀਤੁ ਨ ਰਹਈ ਠਾਇ ॥
چوری مِرگُ انّگُوری کھاءِ --	----	ਚੋਰੀ ਮਿਰਗੁ ਅੰਗੂਰੀ ਖਾਇ ॥
چرن کمل اُر دھارے چِیت --	----	ਚਰਨ ਕਮਲ ਉਰ ਧਾਰੇ ਚੀਤ ॥
چِرُ جِیونُ چیتنُ نِت نِیت --	----	ਚਿਰੁ ਜੀਵਨੁ ਚੇਤਨੁ ਨਿਤ ਨੀਤ ॥
چِنّتت ہی دِسےَ سبھُ کوءِ --	----	ਚਿੰਤਤ ਹੀ ਦੀਸੈ ਸਭੁ ਕੋਇ ॥
چیتہِ ایکُ تہی سُکھُ ہوءِ --	----	ਚੇਤਹਿ ਏਕੁ ਤਹੀ ਸੁਖੁ ਹੋਇ ॥
چِتِ وسےَ راچےَ ہرِ ناءِ --	----	ਚਿਤਿ ਵਸੈ ਰਾਚੈ ਹਰਿ ਨਾਇ ॥
مُکتِ بھئِیا پتِ سِءُ گھرِ جاءِ --23--	----	ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥
چھیجےَ دیہ کھُلےَ اِک گنّڈھِ --	----	ਛੀਜੈ ਦੇਹ ਖੁਲੈ ਇਕ ਗੰਢਿ ॥
چھیِیا نِت دیکھہُ جگِ ہنّڈھِ --	----	ਛੇਆ ਨਿਤ ਦੇਖਹੁ ਜਗਿ ਹੰਢਿ ॥
دھُوپ چھاو جے سم کرِ جانےَ --	----	ਧੂਪ ਛਾਵ ਜੇ ਸਮ ਕਰਿ ਜਾਣੈ ॥
بنّدھن کاٹِ مُکتِ گھرِ آنےَ --	----	ਬੰਧਨ ਕਾਟਿ ਮੁਕਤਿ ਘਰਿ ਆਣੈ ॥
چھائِیا چھُوچھی جگتُ بھُلانا --	----	ਛਾਇਆ ਛੂਛੀ ਜਗਤੁ ਭੁਲਾਨਾ ॥
لِکھِیا کِرتُ دھُرے پروانا --	----	ਲਿਖਿਆ ਕਿਰਤੁ ਧੁਰੇ ਪਰਵਾਨਾ ॥
چھیجےَ جوبنُ جرُوِیا سِرِ کالُ --	----	ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥
کائِیا چھیجےَ بھئی سِبالُ --24--	----	ਕਾਇਆ ਛੀਜੈ ਭਈ ਸਿਬਾਲੁ ॥੨੪॥
جاپےَ آپِ پرّبھُو تِہُ لوءِ --	Page# [933]	ਜਾਪੈ ਆਪਿ ਪ੍ਰਭੂ ਤਿਹੁ ਲੋਇ ॥
جُگِ جُگِ داتا اورُ ن کوءِ --	----	ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥

جِ ءُ بھاوے تِ ءُ راکھِ راکھُ --	----	ਜਿਉ ਭਾਵੈ ਤਿਉ ਰਾਖਹਿ ਰਾਖੁ ॥
جسُ جاچ ءُ دیوے پتِ ساکھُ --	----	ਜਸੁ ਜਾਚਉ ਦੇਵੈ ਪਤਿ ਸਾਖੁ ॥
جاگتُ جاگِ رہا تُدھُ بھاوا --	----	ਜਾਗਤੁ ਜਾਗਿ ਰਹਾ ਤੁਧੁ ਭਾਵਾ ॥
جا تُو میلہِ تا تُجھے سماوا --	----	ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥
جے جے کارُ جپ ءُ جگدِیس --	----	ਜੈ ਜੈ ਕਾਰੁ ਜਪਉ ਜਗਦੀਸ ॥
گُرمتِ ملیئےبیس اِکیس --25--	----	ਗੁਰਮਤਿ ਮਿਲੀਐ ਬੀਸ ਇਕੀਸ ॥੨੫॥
جھکھِ بولنُ کِیا جگ سِ ءُ وادُ --	----	ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥
جھُورِ مرے دیکھے پرمادُ --	----	ਝੂਰਿ ਮਰੈ ਦੇਖੈ ਪਰਮਾਦੁ ॥
جنمِ مُوئے نہی جِیونْ آسا --	----	ਜਨਮਿ ਮੂਏ ਨਹੀ ਜੀਵਣ ਆਸਾ ॥
آءِ چلے بھئے آس نِراسا --	----	ਆਇ ਚਲੇ ਭਏ ਆਸ ਨਿਰਾਸਾ ॥
جھُرِ جھُرِ جھکھِ ماٹی رلِ جاءِ --	----	ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥
کالُ ن چانْپے ہرِ گُنْ گاءِ --	----	ਕਾਲੁ ਨ ਚਾਂਪੈ ਹਰਿ ਗੁਣ ਗਾਇ ॥
پائی نو نِدھِ ہرِ کے ناءِ --	----	ਪਾਈ ਨਵ ਨਿਧਿ ਹਰਿ ਕੈ ਨਾਇ ॥
آپے دیوے سہجِ سُبھاءِ --26--	----	ਆਪੇ ਦੇਵੈ ਸਹਜਿ ਸੁਭਾਇ ॥੨੬॥
گِیانو بولے آپے بُوجھے --	----	ਞਿਆਨੋ ਬੋਲੈ ਆਪੇ ਬੂਝੈ ॥
آپے سمجھے آپے سُوجھے --	----	ਆਪੇ ਸਮਝੈ ਆਪੇ ਸੂਝੈ ॥
گُر کا کہِیا انّکِ سماوے --	----	ਗੁਰ ਕਾ ਕਹਿਆ ਅੰਕਿ ਸਮਾਵੈ ॥
نِرمل سُوچے ساچو بھاوے --	----	ਨਿਰਮਲ ਸੂਚੇ ਸਾਚੋ ਭਾਵੈ ॥
گُرُ ساگرُ رتنی نہی توٹ --	----	ਗੁਰੁ ਸਾਗਰੁ ਰਤਨੀ ਨਹੀ ਤੋਟ ॥

لال پدارتھ ساچُ اکھوٹ ـ ـ	----	ਲਾਲ ਪਦਾਰਥ ਸਾਚੁ ਅਖੋਟ ॥
گُرِ کہِیا سا کار کماوہُ ـ ـ	----	ਗੁਰਿ ਕਹਿਆ ਸਾ ਕਾਰ ਕਮਾਵਹੁ ॥
گُر کی کرݨی کاہے دھاوہُ ـ ـ	----	ਗੁਰ ਕੀ ਕਰਣੀ ਕਾਹੇ ਧਾਵਹੁ ॥
نانک گُرمتِ ساچِ سماوہُ ـ ـ27ـ ـ	----	ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥
ٹُوٹےَ نیہُ کِ بولہِ سہی ـ ـ	----	ਟੂਟੈ ਨੇਹੁ ਕਿ ਬੋਲਹਿ ਸਹੀ ॥
ٹُوٹےَ باہ دُہُو دِس گہی ـ ـ	----	ਟੂਟੈ ਬਾਹ ਦੁਹੂ ਦਿਸ ਗਹੀ ॥
ٹُوٹِ پرِیتِ گئی بُر بولِ ـ ـ	----	ਟੂਟਿ ਪਰੀਤਿ ਗਈ ਬੁਰ ਬੋਲਿ ॥
دُرمتِ پرہرِ چھاڈی ڈھولِ ـ ـ	----	ਦੁਰਮਤਿ ਪਰਹਰਿ ਛਾਡੀ ਢੋਲਿ ॥
ٹُوٹےَ گنّٹھِ پڑےَ وِیچارِ ـ ـ	----	ਟੂਟੈ ਗੰਠਿ ਪੜੈ ਵੀਚਾਰਿ ॥
گُر سبدی گھرِ کارجُ سارِ ـ ـ	----	ਗੁਰ ਸਬਦੀ ਘਰਿ ਕਾਰਜੁ ਸਾਰਿ ॥
لاہا ساچُ ن آوےَ توٹا ـ ـ	----	ਲਾਹਾ ਸਾਚੁ ਨ ਆਵੈ ਤੋਟਾ ॥
ترِبھوݨ ٹھاکُرُ پرِیتمُ موٹا ـ ـ28ـ ـ	----	ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥
ٹھاکہُ منُویا راکھہُ ٹھاءِ ـ ـ	----	ਠਾਕਹੁ ਮਨੂਆ ਰਾਖਹੁ ਠਾਇ ॥
ٹھہکِ مُئی اوگُݨِ پچھُتاءِ ـ ـ	----	ਠਹਕਿ ਮੁਈ ਅਵਗੁਣਿ ਪਛੁਤਾਇ ॥
ٹھاکُرُ ایکُ سبائی نارِ ـ ـ	----	ਠਾਕੁਰੁ ਏਕੁ ਸਬਾਈ ਨਾਰਿ ॥
بہُتے ویس کرے کُوڑِیارِ ـ ـ	----	ਬਹੁਤੇ ਵੇਸ ਕਰੇ ਕੂੜਿਆਰਿ ॥
پر گھرِ جاتی ٹھاکِ رہائی ـ ـ	----	ਪਰ ਘਰਿ ਜਾਤੀ ਠਾਕਿ ਰਹਾਈ ॥
مہلِ[1] بُلائی ٹھاک ن پائی ـ ـ | [1]محلِ ـ	----	ਮਹਲਿ ਬੁਲਾਈ ਠਾਕ ਨ ਪਾਈ ॥
سبدِ سواری ساچِ پیاری ـ ـ	----	ਸਬਦਿ ਸਵਾਰੀ ਸਾਚਿ ਪਿਆਰੀ ॥

سائی سوہاگنِ[1] ٹھاکُرِ دھاری --29--	----	ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥

[1]سوہاگنِ-

ڈولت ڈولت ہے سکھی پھاٹے چِیر سِیگار --	----	ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥
ڈاہپنِ تن سُکھُ نہی بِنُ ڈر بِنّٹھی ڈار --	----	ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥
ڈرپِ مُئی گھرِ آپنڑَے ڈِیٹھی کنّتِ سُجانڑِ --	----	ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥
ڈرُ راکھِیا گُرِ آپنڑَے نِربھءُ نامُ وکھانڑِ --	----	ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥
ڈُوگرِ واسُ تِکھا گھنڑی جب دیکھا نہی دُورِ --	----	ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥
تِکھا نِواری سبدُ منّنِ انّمرِتُ پِییا بھرپُورِ --	----	ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥
دیہِ دیہِ آکھَے سبھُ کوئی جَے بھاوَے تَے دےءِ --	----	ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥
گُرُو دُیارَے دیوسی تِکھا نِوارَے سوءِ --30--	----	ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥
ڈھنّڈھولت ڈھُوڈھت ہءُ پھِری ڈھہِ ڈھہِ پونِ کرارِ --	----	ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥

بھارے ڈھہتے ڈھہِ پئے
ہئُلے نکسے پارِ --

ਭਾਰੇ ਢਹਤੇ ਢਹਿ ਪਏ
ਹਉਲੇ ਨਿਕਸੇ ਪਾਰਿ ॥

امر اجاچی ہرِ ملے
تِن کے ہءُ بلِ جاءُ --

ਅਮਰ ਅਜਾਚੀ ਹਰਿ ਮਿਲੇ
ਤਿਨ ਕੈ ਹਉ ਬਲਿ ਜਾਉ ॥

تِن کی دھُوڑِ اگھُلیِئے
سنگتِ میلِ مِلاءُ --

ਤਿਨ ਕੀ ਧੂੜਿ ਅਘੁਲੀਐ
ਸੰਗਤਿ ਮੇਲਿ ਮਿਲਾਉ ॥

منُ دِییا گُرِ آپنۓ
پائِیا نِرملِ ناءُ --

ਮਨੁ ਦੀਆ ਗੁਰਿ ਆਪਣੈ
ਪਾਇਆ ਨਿਰਮਲ ਨਾਉ ॥

جِنِ نامُ دِییا تِسُ سیوسا
تِسُ بلِہارےَ جاءُ --

ਜਿਨਿ ਨਾਮੁ ਦੀਆ ਤਿਸੁ ਸੇਵਸਾ
ਤਿਸੁ ਬਲਿਹਾਰੈ ਜਾਉ ॥

جو اُسارے سو ڈھاہسی
تِسُ بِنُ اورُ ن کوءِ --

Page#
[934]

ਜੋ ਉਸਾਰੇ ਸੋ ਢਾਹਸੀ
ਤਿਸੁ ਬਿਨੁ ਅਵਰੁ ਨ ਕੋਇ ॥

گُر پرسادی تِسُ سنّمھلا
تا تنِ دُوکھُ ن ہوءِ --31--

ਗੁਰ ਪਰਸਾਦੀ ਤਿਸੁ ਸੰਮ੍ਲਾ
ਤਾ ਤਨਿ ਦੂਖੁ ਨ ਹੋਇ ॥੩੧॥

ٹا کو میرا کِسُ گہی
ٹا کو ہویا ن ہوگُ --

ਣਾ ਕੋ ਮੇਰਾ ਕਿਸੁ ਗਹੀ
ਣਾ ਕੋ ਹੋਆ ਨ ਹੋਗੁ ॥

آونِ جانِ وِگُچیِئے
دُبِدھا وِیاپےَ روگُ --

ਆਵਣਿ ਜਾਣਿ ਵਿਗੁਚੀਐ
ਦੁਬਿਧਾ ਵਿਆਪੈ ਰੋਗੁ ॥

ٹام وِہُوݨے آدمی کلر کنّدھ گِرنّتِ --	----	ਞਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥
وِݨُ ناوے کِءُ چھُوٹیٔے جاءِ رساتلِ انّتِ --	----	ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥
گݨت گݨاوے اکھری اگݨتُ ساچا سوءِ --	----	ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥
اِگیانی متِہیݨُ ہے گُر بِنُ گِیانُ ن ہوءِ --	----	ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥
تُوٹی تنّتُ رباب کی واجے نہی وِجوگِ --	----	ਤੁਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥
وِچھُڑِیا میلے پّربھُو نانک کرِ سنّجوگ --32--	----	ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥
ترورُ کائِیا پنّکھِ منُ ترورِ پنّکھی پنّچ --	----	ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥
تتُ چُگہِ مِلِ اکسے تِن کءُ پھاس ن رنّچ --	----	ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥
اُڈہِ ت بیگُل بگُلے تاکہِ چوگ گھݨی --	----	ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥

پنّکھ تُٹّے پھاہی پڑی اوگُنِ بھیڑ بنی --	----	ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥
بِنُ ساچے کِءُ چھُوٹیئےَ ہرِ گُڻ کرمِ مڻی --	----	ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥
آپِ چھڈاۓ چھُوٹیئےَ وڈا آپِ دھڻی --	----	ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥
گُر پرسادی چھُوٹیئےَ کِرپا آپِ کرےءِ --	----	ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥
اپڻےَ ہاتھِ وڈائِیا جےَ بھاوےَ تےَ دےءِ --33--	----	ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥
تھر تھر کنّپےَ جِیئڑا تھان وِہُوڻا ہوءِ --	----	ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥
تھانِ مانِ سچُ ایکُ ہےَ کاجُ ن پھیٹےَ کوءِ --	----	ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥
تھِرُ نارائِڻُ تھِرُ گُرُو تھِرُ ساچا بیچارُ --	----	ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥
سُرِ نر ناتھہ ناتھُ تُو ندھارا آدھارُ --	----	ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥
سربے تھان تھننّتری تُو داتا داتارُ --	----	ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥

جہ دیکھا تہ ایکُ تُو
انّتُ ن پاراوارُ --

ਜਹ ਦੇਖਾ ਤਹ ਏਕੁ ਤੂ
ਅੰਤੁ ਨ ਪਾਰਾਵਾਰੁ ॥

تھان تھننّترِ روِ رہِیا
گُر سبدی وِیچارِ --

ਥਾਨ ਥਨੰਤਰਿ ਰਵਿ ਰਹਿਆ
ਗੁਰ ਸਬਦੀ ਵੀਚਾਰਿ ॥

انمنّگِیا دانُ دیوسی
وڈا اگم اپارُ --34--

ਅਣਮੰਗਿਆ ਦਾਨੁ ਦੇਵਸੀ
ਵਡਾ ਅਗਮ ਅਪਾਰੁ ॥੩੪॥

دئِیا دانُ دئِیالُ تُو
کرِ کرِ دیکھنھارُ --

ਦਇਆ ਦਾਨੁ ਦਇਆਲੁ ਤੂ
ਕਰਿ ਕਰਿ ਦੇਖਣਹਾਰੁ ॥

دئِیا کرہِ پرّبھ میلِ لَیہِ
کھِن مہِ ڈھاہِ اُسارِ --

ਦਇਆ ਕਰਹਿ ਪ੍ਰਭ ਮੇਲਿ ਲੈਹਿ
ਖਿਨ ਮਹਿ ਢਾਹਿ ਉਸਾਰਿ ॥

دانا تُو بِینا تُھہی
دانا کے سِرِ دانُ --

ਦਾਨਾ ਤੂ ਬੀਨਾ ਤੁਹੀ
ਦਾਨਾ ਕੈ ਸਿਰਿ ਦਾਨੁ ॥

دالد بھنّجن دُکھ دلݨ
گُرمُکھِ گِیانُ دھِیانُ --35--

ਦਾਲਦ ਭੰਜਨ ਦੁਖ ਦਲਣ
ਗੁਰਮੁਖਿ ਗਿਆਨੁ ਧਿਆਨੁ ॥੩੫॥

دھنِ گئِۓ بہِ جھُورِیۓ
دھن مہِ چِیتُ گوار --

ਧਨਿ ਗਇਐ ਬਹਿ ਝੂਰੀਐ
ਧਨ ਮਹਿ ਚੀਤੁ ਗਵਾਰ ॥

دھنُ وِرلی سچُ سنّچِیا
نِرملُ نامُ پِیارِ --

ਧਨੁ ਵਿਰਲੀ ਸਚੁ ਸੰਚਿਆ
ਨਿਰਮਲੁ ਨਾਮੁ ਪਿਆਰਿ ॥

دھنُ گئِیا تا جانْ دیہِ جے راچہِ رنّگِ ایک --	----	ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥
منُ دِجےَ سِرُ سئُپیِئےَ بھی کرتے کی ٹیک --	----	ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥
دھنّدھا دھاوت رہِ گئے من مہِ سبدُ اننّدُ --	----	ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥
دُرجن تے ساجن بھئے بھیٹے گُر گوۄِنّد --	----	ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥
بنُ بنُ پھِرتی ڈھوڈھتی بستُ رہی گھرِ بارِ --	----	ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥
ستِگُرِ میلی مِلِ رہی جنم مرنْ دُکھ نِۄارِ --36--	----	ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥
نانا کرت ن چھوٹیِئےَ ۄِنُ گُنْ جم پُرِ جاہِ --	----	ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥
نا تِسُ ایہُ ن اوہُ ہےَ اوگُنِ پھِرِ پچھُتاہِ --	----	ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥
نا تِسُ گِیانُ ن دھِیانُ ہےَ نا تِسُ دھرمُ دھِیانُ --	----	ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥

وِنُ ناوےَ نِربھءُ کہا کِیا جاݨا ابھِمانُ --	Page# [935]	ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥
تھاکِ رہی کِو اپڑا ہاتھ نہی نا پارُ --	----	ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥
نا ساجن سے رنّگُلے کِسُ پہِ کری پُکار --	----	ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥
نانک پِرءُ پِرءُ جے کری میلے میلݨہارُ --	----	ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥
جِنِ وِچھوڑی سو میلسی گُر کےَ ہیتِ اپارِ --37--	----	ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥
پاپُ بُرا پاپی کءُ پِیارا --	----	ਪਾਪੁ ਬੁਰਾ ਪਾਪੀ ਕਉ ਪਿਆਰਾ ॥
پاپِ لدے پاپے پاسارا --	----	ਪਾਪਿ ਲਦੇ ਪਾਪੇ ਪਾਸਾਰਾ ॥
پرہرِ پاپُ پچھاݨےَ آپُ --	----	ਪਰਹਰਿ ਪਾਪੁ ਪਛਾਣੈ ਆਪੁ ॥
نا تِسُ سوگُ وِجوگُ سنّتاپُ --	----	ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥
نرکِ پڑنّتءُ کِءُ رہےَ کِءُ بنّچےَ جمکالُ --	----	ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥
کِءُ آوݨ جاݨا وِیسرےَ جھوٹھُ بُرا کھےَ کالُ --	----	ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥

مَنُ جنّجالی[1] ویڑِیا بھی جنّجالا[2] ماہِ --	[1]زنجالی۔ [2]زنجالا۔	ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥
وِنُْ ناوے کِءُ چھُوٹیۓ پاپے پچِہِ پچاہِ --38--	ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥
پھِرِ پھِرِ پھاہی پھاسےَ کئُویا --	ਫਿਰਿ ਫਿਰਿ ਫਾਹੀ ਫਾਸੈ ਕਊਆ ॥
پھِرِ پچھُتانا اب کِیا ہُویا --	ਫਿਰਿ ਪਛੁਤਾਨਾ ਅਬ ਕਿਆ ਹੂਆ ॥
پھاتھا چوگ چُگےَ نہی بُوجھےَ --	ਫਾਥਾ ਚੋਗ ਚੁਗੈ ਨਹੀ ਬੂਝੈ ॥
ستگُرُ ملےَ ت آکھی سُوجھےَ --	ਸਤਗੁਰੁ ਮਿਲੈ ਤ ਆਖੀ ਸੂਝੈ ॥
جِءُ مچھُلی پھاتھی جم جالِ --	ਜਿਉ ਮਛੁਲੀ ਫਾਥੀ ਜਮ ਜਾਲਿ ॥
وِنُْ گُر داتے مُکتِ ن بھالِ --	ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥
پھِرِ پھِرِ آوے پھِرِ پھِرِ جاءِ --	ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥
اِک رنگِ رچےَ رہےَ لِو لاءِ --	ਇਕ ਰੰਗਿ ਰਚੈ ਰਹੈ ਲਿਵ ਲਾਇ ॥
اِو چھُوٹےَ پھِرِ پھاس ن پاءِ --39--	ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥
بِیرا بِیرا کرِ رہی بِیر بھئے بَیراءِ --	ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥
بِیر چلے گھرِ آپنےَ بہِنْ بِرہِ جلِ جاءِ --	ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥
بابُل کےَ گھرِ بیٹڑی بالی بالےَ نیہِ --	ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥

جے لوڑہِ ورُ کامنڑی ستگُرُ سیوہِ تیہِ --	ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥
بِرلو گیانی بُوجھڑءُ ستگُرُ ساچِ ملےءِ --	ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥
ٹھاکُر ہاتھِ وڈائِییا جےَ بھاوےَ تےَ دےءِ --	ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥
بانڑی بِرلءُ بیچارسی جے کو گُرمُکھِ ہوءِ --	ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
اِہ بانڑی مہا پُرکھ کی نِج گھرِ واسا ہوءِ --40--	ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
بھنِ بھنِ گھڑِیئےَ گھڑِ گھڑِ بھجےَ ڈھاہِ اُسارےَ اُسرے ڈھاہےَ --	ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥
سر بھرِ سوکھےَ بھی بھرِ پوکھےَ سمرتھ ویپرواہےَ --	ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥
بھرمِ بھُلانے بھئے دِوانے وِنڑُ بھاگا کِیا پائیئےَ --	ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥
گُرمُکھِ گیانُ ڈوری پّربھِ پکڑی جِن کھِنچےَ تِن جائیئےَ --	ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥

ہرِ گُنڑ گاءِ سدا رنّگِ راتے بہُڑِ ن پچھوتائیۓَ --	----	ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥
بھبھےَ بھالہِ گُرمُکھِ بُوجھہِ تا نِج گھرِ واسا پائیۓَ --	----	ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥
بھبھےَ بھئُجلُ مارگُ وِکھڑا آس نِراسا ترِیۓَ --	----	ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥
گُر پرسادی آپو چینّہےَ جِیوتِیا اِو مرِیۓَ --41--	----	ਗੁਰ ਪਰਸਾਦੀ ਆਪੋ ਚੀਨੈ੍ ਜੀਵਤਿਆ ਇਵ ਮਰੀਐ ॥੪੧॥
ماِئِیا ماِئِیا کرِ مُۓ ماِئِیا کسےَ ن ساتھِ --	----	ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥
ہنّسُ حلےَ اُٹھِ ڈُمنّو ماِئِیا بھُولی آتھِ --	----	ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥
منُ جھُوٹھا جمِ جوہِیا اوگُنڑ چلہِ نالِ --	----	ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥
من مہِ منُ اُلٹو مرےَ جے گُنڑ ہووہِ نالِ --	----	ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥
میری میری کرِ مُۓ وِنڑُ ناوےَ دُکھُ بھالِ --	----	ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥

گڑ منّدر مہلا[1] کہا	Page#	ਗੜ ਮੰਦਰ ਮਹਲਾ ਕਹਾ
جِ ءُ باجی[2] دِیبانڑُ --	[1]محلا- [2]بازی-	[936]	ਜਿਉ ਬਾਜੀ ਦੀਬਾਣੁ ॥
نانک سچے نام وِنڑُ	----	ਨਾਨਕ ਸਚੇ ਨਾਮ ਵਿਣੁ
جھوُٹھا آونڑ جانڑُ --		ਝੂਠਾ ਆਵਣ ਜਾਣੁ ॥
آپے چتُرُ سرُوپُ ہےَ	----	ਆਪੇ ਚਤੁਰੁ ਸਰੂਪੁ ਹੈ
آپے جانڑُ سُجانڑُ --42--		ਆਪੇ ਜਾਣੁ ਸੁਜਾਣੁ ॥੪੨॥
جو آوہِ سے جاہِ پھُنِ	----	ਜੋ ਆਵਹਿ ਸੇ ਜਾਹਿ ਫੁਨਿ
آءِ گۓ پچھُتاہِ --		ਆਇ ਗਏ ਪਛੁਤਾਹਿ ॥
لکھ چئُراسِیہ میدنی	----	ਲਖ ਚਉਰਾਸੀਹ ਮੇਦਨੀ
گھٹےَ ن ودھےَ اُتاہِ --		ਘਟੈ ਨ ਵਧੈ ਉਤਾਹਿ ॥
سے جن اُبرے جِن ہرِ بھائِیا --	----	ਸੇ ਜਨ ਉਬਰੇ ਜਿਨ ਹਰਿ ਭਾਇਆ ॥
دھنّدھا مُیا وِگُوتی مائِیا --	----	ਧੰਧਾ ਮੁਆ ਵਿਗੂਤੀ ਮਾਇਆ ॥
جو دِسےَ سو چالسی	----	ਜੋ ਦੀਸੈ ਸੋ ਚਾਲਸੀ
کِس کءُ مِیتُ کرےءُ --		ਕਿਸ ਕਉ ਮੀਤੁ ਕਰੇਉ ॥
جیءُ سمپءُ آپڑنا	----	ਜੀਉ ਸਮਪਉ ਆਪਣਾ
تنُ منُ آگےَ دےءُ --		ਤਨੁ ਮਨੁ ਆਗੈ ਦੇਉ ॥
استھِرُ کرتا توُ دھنڑی	----	ਅਸਥਿਰੁ ਕਰਤਾ ਤੂ ਧਣੀ
تِس ہی کی مےَ اوٹ --		ਤਿਸ ਹੀ ਕੀ ਮੈ ਓਟ ॥

گُݨ کی ماری ہءُ مُئی	----	ਗੁਣ ਕੀ ਮਾਰੀ ਹਉ ਮੁਈ
سبدِ رتی منِ چوٹ ـــ43ـــ		ਸਬਦਿ ਰਤੀ ਮਨਿ ਚੋਟ ॥੪੩॥
راݨا راءُ ن کو رہے	----	ਰਾਣਾ ਰਾਉ ਨ ਕੋ ਰਹੈ
رنّگُ ن تُنّگُ پھکیرُ[1] ـــ | [1]فقیرُـ		ਰੰਗੁ ਨ ਤੁੰਗੁ ਫਕੀਰੁ ॥
واری آپو آپݨی	----	ਵਾਰੀ ਆਪੋ ਆਪਣੀ
کوءِ ن بنّدھے دھیر ـــ		ਕੋਇ ਨ ਬੰਧੈ ਧੀਰ ॥
راہُ بُرا بھیہاولا	----	ਰਾਹੁ ਬੁਰਾ ਭੀਹਾਵਲਾ
سر ڈُوگر اسگاہ ـــ		ਸਰ ਡੂਗਰ ਅਸਗਾਹ ॥
مےَ تنِ اوگݨ جھرِ مُئی	----	ਮੈ ਤਨਿ ਅਵਗਣ ਝੁਰਿ ਮੁਈ
وِݨُ گُݨ کِءُ گھرِ جاہ ـــ		ਵਿਣੁ ਗੁਣ ਕਿਉ ਘਰਿ ਜਾਹ ॥
گُݨیا گُݨ لے پ٘ربھ ملے	----	ਗੁਣੀਆ ਗੁਣ ਲੇ ਪ੍ਰਭ ਮਿਲੇ
کِءُ تنِ مِلءُ پیارِ ـــ		ਕਿਉ ਤਿਨ ਮਿਲਉ ਪਿਆਰਿ ॥
تنِ ہی جیسی تھی رہاں	----	ਤਿਨ ਹੀ ਜੈਸੀ ਥੀ ਰਹਾਂ
جپ جپ رِدے مُرارِ ـــ		ਜਪਿ ਜਪਿ ਰਿਦੈ ਮੁਰਾਰਿ ॥
اوگُݨی بھرپُور ہے	----	ਅਵਗੁਣੀ ਭਰਪੂਰ ਹੈ
گُݨ بھی وسہِ نالِ ـــ		ਗੁਣ ਭੀ ਵਸਹਿ ਨਾਲਿ ॥
وِݨُ ستگُر گُݨ ن جاپنی	----	ਵਿਣੁ ਸਤਗੁਰ ਗੁਣ ਨ ਜਾਪਨੀ
جِچرُ سبدِ ن کرے بیچارُ ـــ44ـــ		ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥

لسکرِییا[1] گھر سنّملے
آئے وجہُ لِکھاءِ -- | [1]لشکرِییا-

ਲਸਕਰੀਆ ਘਰ ਸੰਮਲੇ
ਆਏ ਵਜਹੁ ਲਿਖਾਇ ॥

کار کماوہِ سِرِ دھنّی
لاہا لے پاءِ --

ਕਾਰ ਕਮਾਵਹਿ ਸਿਰਿ ਧਣੀ
ਲਾਹਾ ਪਲੈ ਪਾਇ ॥

لبُ لوبھُ بُرِیائییا
چھوڑے منہُ وِسارِ --

ਲਬੁ ਲੋਭੁ ਬੁਰਿਆਈਆ
ਛੋਡੇ ਮਨਹੁ ਵਿਸਾਰਿ ॥

گڑِ دوہی پاتِساہ[1] کی
کدے ن آوے ہارِ -- | [1]پاتِشاہ-

ਗੜਿ ਦੋਹੀ ਪਾਤਿਸਾਹ ਕੀ
ਕਦੇ ਨ ਆਵੈ ਹਾਰਿ ॥

چاکرُ کہیئے کھسم[1] کا
سئُہے اُتر دےءِ -- | [1]خصم-

ਚਾਕਰੁ ਕਹੀਐ ਖਸਮ ਕਾ
ਸਉਹੇ ਉਤਰ ਦੇਇ ॥

وجہُ گوائے آپنا
تکھتِ[1] ن بَیسہِ سےءِ -- | [1]تخت-

ਵਜਹੁ ਗਵਾਏ ਆਪਣਾ
ਤਖਤਿ ਨ ਬੈਸਹਿ ਸੇਇ ॥

پِریتم ہتھِ وڈِیائییا
جے بھاوے تے دےءِ --

ਪ੍ਰੀਤਮ ਹਥਿ ਵਡਿਆਈਆ
ਜੈ ਭਾਵੈ ਤੈ ਦੇਇ ॥

آپِ کرے کِسُ آکھیئے
اورُ ن کوءِ کرےءِ --45--

ਆਪਿ ਕਰੇ ਕਿਸੁ ਆਖੀਐ
ਅਵਰੁ ਨ ਕੋਇ ਕਰੇਇ ॥੪੫॥

بیجءُ سُوجھے کو نہی
بہے دُلیچا پاءِ --

ਬੀਜਉ ਸੂਝੈ ਕੋ ਨਹੀ
ਬਹੈ ਦੁਲੀਚਾ ਪਾਇ ॥

نرکؔ نِوارنُڑ نرہ نرُ ساچءُ ساچےَ ناءِ ـ ـ	----	ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥
ونُڑ ترِنُڑ ڈھوڈھت پھرِ رہی من مہِ کرءُبیچارُ ـ ـ	----	ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥
لال رتن بہُ مانڑکی ستِگُر ہاتھِ بھنّڈارُ ـ ـ	----	ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥
اُوتمُ ہووا پّربھُ ملےَ اِک منِ اکےَ بھاءِ ـ ـ	----	ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥
نانک پّرِیتم رسِ ملے لاہا لےَ پرتھاءِ ـ ـ	----	ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥
رچنا راچِ جنِ رچی جنِ سِریا آکارُ ـ ـ	----	ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥
گُرمُکھِ بیئنّتُ دھِیائیئےَ انّتُ ن پاراوارُ ـ ـ46ـ ـ	----	ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥
ڑاڑےَ رُوڑا ہرِ جیءُ سوئی ـ ـ	----	ੜਾੜੈ ਰੂੜਾ ਹਰਿ ਜੀਉ ਸੋਈ ॥
تِسُ بنُ راجا اورُ ن کوئی ـ ـ	----	ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥
ڑاڑےَ گارُڑُ تُم سُنڑہُ ہرِ وسےَ من ماہِ ـ ـ	----	ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥

گُر پرسادی ہرِ پائیئےَ مت کو بھرمِ بھُلاہِ --	----	ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥
سو ساہُ ساچا جِسُ ہرِ دھنُ راسِ --	----	ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥
گُرمُکھِ پوُرا تِسُ ساباسِ --	----	ਗੁਰਮੁਖਿ ਪੂਰਾ ਤਿਸੁ ਸਾਬਾਸਿ ॥
رُوڑی بانٹی ہرِ پائِیا گُر سبدی بیچارِ --	----	ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥
آپُ گِئیا دُکھُ کِٹیا ہرِ ورُ پائِیا نارِ --47--	----	ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥
سُئِنا رُپا سنّچیِئےَ دھنُ کاچا بِکھُ چھارُ --	Page# [937]	ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥
ساہُ سدائے سنّچِ دھنُ دُبِدھا ہوءِ کھُیارُ[1] -- | [1]خُیارُ-	----	ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥
سچِیاری سچُ سنّچِیا ساچءُ نامُ امولُ --	----	ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥
ہرِ نِرمائِلُ اُوجلو پتِ ساچی سچُ بولُ --	----	ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥
ساجنُ مِیتُ سُجانڑُ توُ توُ سرورُ توُ ہنّسُ --	----	ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥
ساچءُ ٹھاکُرُ منِ وسےَ ہءُ بلِہاری تِسُ --	----	ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥

مائیا ممتا موہنٹی جِن کیتی سو جانٹ --	----	ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥
بِکھیا انّمرِتُ ایکُ ہےَ بُوجھے پُرکھُ سُجانٹُ --48--	----	ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥
کھِما وِہُونٹے کھپِ گئے کھُوہنِ لکھ اسنّکھ --	----	ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥
گنٹت ن آوےَ کِءُ گنٹی کھپِ کھپِ مُۓ بِسنّکھ --	----	ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥
کھسمُ[1] پچھانٹےَ آپنٹا کھُولے بنّدھُ ن پاءِ -- | [1]خصم-	----	ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥
سبدِ مہلی[1] کھرا تُو کھِما سچُ سُکھ بھاءِ -- | [1]محلی-	----	ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥
کھرچُ کھرا دھنُ دھِیانُ تُوُ آپے وسہِ سریرِ --	----	ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥
منِ تنِ مُکھِ جاپے سدا گُنٹ انترِ منِ دھیِر --	----	ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥
ہئُمےَ کھپے کھپائِسی بیِجءُ وتھُ وِکارُ --	----	ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥

جنّت اُپاءِ وِچ پائِیانُ کرتا الگُ اپارُ --49--	----	ਜੰਤ ਉਪਾਇ ਵਿਚਿ ਪਾਇਆਨੁ ਕਰਤਾ ਅਲਗੁ ਅਪਾਰੁ ॥੪੯॥
سّرِسٹے بھےءُ ن جانڑّے کوءِ --	----	ਸ੍ਰਿਸਟੇ ਭੇਉ ਨ ਜਾਣੈ ਕੋਇ ॥
سّرِسٹا کرے سُ نہچءُ ہوءِ --	----	ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
سنّپے کءُ اِیسرُ دھِیائیئے --	----	ਸੰਪੈ ਕਉ ਈਸਰੁ ਧਿਆਈਐ ॥
سنّپے پُربِ لکھے کی پائیئے --	----	ਸੰਪੈ ਪੁਰਬਿ ਲਿਖੇ ਕੀ ਪਾਈਐ ॥
سنّپے کارنڑِ چاکر چور --	----	ਸੰਪੈ ਕਾਰਣਿ ਚਾਕਰ ਚੋਰ ॥
سنّپے ساتھِ ن چالے ہور --	----	ਸੰਪੈ ਸਾਥਿ ਨ ਚਾਲੈ ਹੋਰ ॥
بِنُ ساچے نہی درگہ مانُ --	----	ਬਿਨੁ ਸਾਚੇ ਨਹੀ ਦਰਗਹ ਮਾਨੁ ॥
ہرِ رسُ پِیوے چھُٹے نِدانِ --50--	----	ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥
ہیرت ہیرت ہے سکھی ہوءِ رہی ہَیرانُ[1] -- | [1]حَیرانُ-	----	ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
ہءُ ہءُ کرتی مے مُئی سبدِ روے منِ گِیانُ --	----	ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
ہار ڈور کنّکن گھنڑّے کرِ تھاکی سِیگارُ --	----	ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥
مِلِ پرِّیتم سُکھُ پائِیا سگل گُنڑّا گلِ ہارُ --	----	ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥

نانک گُرمُکھِ پائیۓ ہرِ سِءُ پرِیتِ پیارُ --	----	ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
ہرِ بِنُ کِنِ سُکھُ پائِیا دیکھہُ منِ بیچارِ --	----	ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
ہرِ پڑنا ہرِ بُجھنا ہرِ سِءُ رکھہُ پیارُ --	----	ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
ہرِ جپیۓ ہرِ دھِیائیۓ ہرِ کا نامُ ادھارُ --51--	----	ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥
لیکھُ ن مِٹئی ہے سکھی جو لِکھِیا کرتارِ --	----	ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
آپے کارنُ جِنِ کِیا کرِ کِرپا پگُ دھارِ --	----	ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
کرتے ہتھِ وڈِیائِیا بُوجھہُ گُربیچارِ --	----	ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
لِکھِیا پھیرِ ن سکیۓ جِءُ بھاوی تِءُ سارِ --	----	ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
ندرِ تیری سُکھُ پائِیا نانک سبدُ وِیچارِ --	----	ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥

منمُکھ بھُولے پچِ مُۓ
اُبرے گُر بیچارِ --

ਮਨਮੁਖ ਭੂਲੇ ਪਚਿ ਮੁਏ
ਉਬਰੇ ਗੁਰ ਬੀਚਾਰਿ ॥

جِ پُرکھُ ندرِ ن آوئی
تِس کا کِیا کرِ کہِیا جاءِ --

ਜਿ ਪੁਰਖੁ ਨਦਰਿ ਨ ਆਵਈ
ਤਿਸ ਕਾ ਕਿਆ ਕਰਿ ਕਹਿਆ ਜਾਇ ॥

بلِہاری گُر آپنٗے
جِنِ ہِردے دِتا دِکھاءِ --52--

ਬਲਿਹਾਰੀ ਗੁਰ ਆਪਣੇ
ਜਿਨਿ ਹਿਰਦੈ ਦਿਤਾ ਦਿਖਾਇ ॥੫੨॥

پادھا پڑِیا آکھیٔے
بِدِیا بِچرے سہجِ سُبھاءِ --

ਪਾਧਾ ਪੜਿਆ ਆਖੀਐ
ਬਿਦਿਆ ਬਿਚਰੈ ਸਹਜਿ ਸੁਭਾਇ ॥

بِدِیا سودھے تتُ لہے
رام نام لِو لاءِ --

ਬਿਦਿਆ ਸੋਧੈ ਤਤੁ ਲਹੈ
ਰਾਮ ਨਾਮ ਲਿਵ ਲਾਇ ॥

منمُکھُ بِدِیا بِکّردا
بِکھُ کھٹے بِکھُ کھاءِ --

Page#
[938]

ਮਨਮੁਖੁ ਬਿਦਿਆ ਬਿਕ੍ਰਦਾ
ਬਿਖੁ ਖਟੇ ਬਿਖੁ ਖਾਇ ॥

مُورکھُ سبدُ ن چِینئی
سُوجھ بُوجھ نہ کاءِ --53--

ਮੂਰਖੁ ਸਬਦੁ ਨ ਚੀਨਈ
ਸੂਝ ਬੂਝ ਨਹ ਕਾਇ ॥੫੩॥

پادھا گُرمُکھِ آکھیٔے
چاٹڑِیا مت دےءِ --

ਪਾਧਾ ਗੁਰਮੁਖਿ ਆਖੀਐ
ਚਾਟੜਿਆ ਮਤਿ ਦੇਇ ॥

نامُ سمالہُ نامُ سنّگرہُ
لاہا جگ مہِ لےءِ --

ਨਾਮੁ ਸਮਾਲਹੁ ਨਾਮੁ ਸੰਗਰਹੁ
ਲਾਹਾ ਜਗ ਮਹਿ ਲੇਇ ॥

سچی پٹی سچُ مَنِ پڑِیئےَ سبدُ سُ سارُ --	----	ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
نانکؑ سو پڑِیا سو پنّڈِتُ بِینا جِسُ رام نامُ گلِ ہارُ --54--1--	----	ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
راملکی مہلا[1] 1 سِدھ گوسٹِ | [1]محلا-	----	ਰਾਮਕਲੀ ਮਹਲਾ ੧ ਸਿਧ ਗੋਸਟਿ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سِدھ سبھا کرِ آسنِ بَیٹھے سنّت سبھا جَیکارو --	----	ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
تِسُ آگےَ رہراسِ ہماری ساچا اپر اپارو --	----	ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
مستکُ کاٹِ دھری تِسُ آگےَ تنُ منُ آگےَ دےءُ --	----	ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
نانکؑ سنّتُ ملےَ سچُ پائیئےَ سہج بھاءِ جسُ لےءُ --1--	----	ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥
کِیا بھوِیئےَ سچِ سُوچا ہوءِ --	----	ਕਿਆ ਭਵੀਐ ਸਚਿ ਸੂਚਾ ਹੋਇ ॥
ساچ سبد بِنُ مُکتِ ن کوءِ --1-- رہاءُ --	----	ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
کون تُمے کِیا ناءُ تُمارا کئُنُ مارگُ کئُنُ سُیائو --	----	ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥

ساچُ کہۂ اردِاس[1] ہماری ہۂ سنّت جنا بلِ جائو -- | [1]عرداِس-	----	ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
کہ بَیسہُ کہ رہیئے بالے کہ آوہُ کہ جاہو --	----	ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
نانکُ بولے سُنِ بَیراگی کِیا تُمارا راہو --2--	----	ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
گھٹِ گھٹِ بَیسِ نِرنّترِ رہیئے چالہِ ستِگُر بھائے --	----	ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
سہجے آئے ہُکمِ[1] سِدھائے نانک سدا رجائے[2] -- | [1]حُکمِ- [2]رضائے-	----	ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
آسنِ بَیسنِ تھِرُ نارائِنُ اَیسی گُرمتِ پائے --	----	ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
گُرمُکھِ بُوجھے آپُ پچھانئے سچے سچِ سمائے --3--	----	ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥
دُنیا ساگرُ دُترُ کہیئے کِءُ کرِ پائیئے پارو --	----	ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
چرپٹُ بولے ائُدھو نانک دیہُ سچا بِچارو --	----	ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥

آپے آکھَے آپے سمجھَے	ਆਪੇ ਆਖੈ ਆਪੇ ਸਮਝੈ
تِسُ کِیا اُترُ دِیجَے --	ਤਿਸੁ ਕਿਆ ਉਤਰੁ ਦੀਜੈ ॥
ساچُ کہہُ تُم پارگرامی	ਸਾਚੁ ਕਹਹੁ ਤੁਮ ਪਾਰਗਰਾਮੀ
تُجھُ کِیا بَیسنڑُ دِیجَے --4--	ਤੁਝੁ ਕਿਆ ਬੈਸਣੁ ਦੀਜੈ ॥੪॥
جَیسے جل مہِ کملُ نِرالمُ	ਜੈਸੇ ਜਲ ਮਹਿ ਕਮਲੁ ਨਿਰਾਲਮੁ
مُرگائی[1] نےَ ساڈُنے -- | [1]مُرغائِی-	ਮੁਰਗਾਈ ਨੈ ਸਾਣੇ ॥
سُرتِ سبدِ بھو ساگرُ ترِیۓَ	ਸੁਰਤਿ ਸਬਦਿ ਭਵ ਸਾਗਰੁ ਤਰੀਐ
نانکُ نامُ وکھاڈُنے --	ਨਾਨਕ ਨਾਮੁ ਵਖਾਣੇ ॥
رہہِ اِکانْتِ ایکو منِ وسِیا	ਰਹਹਿ ਇਕਾਂਤਿ ਏਕੋ ਮਨਿ ਵਸਿਆ
آسا ماہِ نِراسو --	ਆਸਾ ਮਾਹਿ ਨਿਰਾਸੋ ॥
اگمُ اگوچرُ دیکھِ دِکھاۓ	ਅਗਮੁ ਅਗੋਚਰੁ ਦੇਖਿ ਦਿਖਾਏ
نانکُ تا کا داسو --5--	ਨਾਨਕੁ ਤਾ ਕਾ ਦਾਸੋ ॥੫॥
سُنڑِ سُیامی اردااِس[1] ہماری	ਸੁਣਿ ਸੁਆਮੀ ਅਰਦਾਸਿ ਹਮਾਰੀ
پُوچھءُ ساچُ بیچارو -- | [1]عرداِس-	ਪੂਛਉ ਸਾਚੁ ਬੀਚਾਰੋ ॥
روسُ ن کیِجےَ اُترُ دِیجَے	ਰੋਸੁ ਨ ਕੀਜੈ ਉਤਰੁ ਦੀਜੈ
کِءُ پائیۓَ گُر دُیارو --	ਕਿਉ ਪਾਈਐ ਗੁਰ ਦੁਆਰੋ ॥
اِہُ منُ چلتءُ سچ گھرِ بَیسےَ	ਇਹੁ ਮਨੁ ਚਲਤਉ ਸਚ ਘਰਿ ਬੈਸੈ
نانکُ نامُ ادھارو --	ਨਾਨਕ ਨਾਮੁ ਅਧਾਰੋ ॥

آپے میلِ مِلائے کرتا لاگے ساچِ پِیارو --6--	----	ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
ہاٹی باٹی رہہِ نِرالے رُوکھِ بِرکھِ اُدِیانے --	----	ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
کنّد مُولُ اہارو کھائیۓ ائُدھو بولےَ گِیانے --	----	ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
تِیرتھِ نائیۓ سُکھُ پھلُ پائیۓ مَیلُ ن لاگےَ کائی --	----	ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
گورکھ پُوتُ لوہارِیپا بولےَ جوگ جُگتِ بِدھِ سائی --7--	Page# [939]	ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
ہاٹی باٹی نِید ن آوےَ پر گھرِ چِتُ ن ڈولائی[1] -- | [1]ڈولائِی-	----	ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥
بِنُ ناوےَ منُ ٹیک ن ٹِکئی نانک بھُوکھ ن جائی --	----	ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ہاٹُ پٹنُ گھرُ گُرُو دِکھائِیا سہجے سچُ واپارو --	----	ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
کھنّڈِت نِدّرا الپ اہارنّ نانک تتُ بِیچارو --8--	----	ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥

درسنُ بھیکھ کرہُ جوگِنّدّرا مُنّدّرا جھولی کِھنّتھا --	----	ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
بارہ انّترِ ایکُ سریوہُ کھٹُ درسن اِک پنّتھا --	----	ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
اِن بِدھِ منُ سمجھائیئَ پُرکھا باہُڑِ چوٹ ن کھائیئَ --	----	ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
نانکُ بولےَ گُرمُکھِ بُوجھےَ جوگ جُگتِ اِو پائیئَ --9--	----	ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
انّترِ سبدُ نِرنّترِ مُدّرا ہئُمےَ ممتا دُورِ کری --	----	ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
کامُ کرودھُ اہنّکارُ نِوارےَ گُر کےَ سبدِ سُ سمجھ پری --	----	ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
کِھنّتھا جھولی بھرِپُرِ رہِیا نانکُ تارےَ ایکُ ہری --	----	ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
ساچا ساہِبُ[1] ساچی نائی پرکھےَ گُر کی بات کھری --10-- |	----	ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥

[1] صاحِبُ۔

اُونْدھءُ کھپرُ پنّچ بھُو ٹوپی --	----	ਊਂਧਉ ਖਪਰੁ ਪੰਚ ਭੂ ਟੋਪੀ ॥
کانْئِیا کڑاسنُ منُ جاگوٹی --	----	ਕਾਂਇਆ ਕੜਾਸਣੁ ਮਨੁ ਜਾਗੋਟੀ ॥

ست سنّتوکھُ سنّجمُ ہے نالِ -- ---- ਸਤੁ ਸੰਤੋਖੁ ਸੰਜਮੁ ਹੈ ਨਾਲਿ ॥

نانک گُرمُکھِ نامُ سمالِ --11-- ---- ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥

کونُ سُ گُپتا کونُ سُ مُکتا -- ---- ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥

کونُ سُ انّترِ باہرِ جُگتا -- ---- ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥

کونُ سُ آوے کونُ سُ جاءِ -- ---- ਕਵਨੁ ਸੁ ਆਵੈ ਕਵਨੁ ਸੁ ਜਾਇ ॥

کونُ سُ ترِبھونْ رہِیا سماءِ --12-- ---- ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥

گھٹِ گھٹِ گُپتا گُرمُکھِ مُکتا -- ---- ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥

انّترِ باہرِ سبدِ سُ جُگتا -- ---- ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥

منمُکھِ بنسے آوے جاءِ -- ---- ਮਨਮੁਖਿ ਬਿਨਸੈ ਆਵੈ ਜਾਇ ॥

نانک گُرمُکھِ ساچِ سماءِ --13-- ---- ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥

کِءُ کرِ بادھا سرپنِ کھادھا -- ---- ਕਿਉ ਕਰਿ ਬਾਧਾ ਸਰਪਨਿ ਖਾਧਾ ॥

کِءُ کرِ کھوئیا کِءُ کرِ لادھا -- ---- ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥

کِءُ کرِ نرملُ کِءُ کرِ انّدھِیارا -- ---- ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥

اِہُ تتُ بیچارے سُ گُرو ہمارا --14-- ---- ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥

دُرمتِ بادھا سرپنِ کھادھا -- ---- ਦੁਰਮਤਿ ਬਾਧਾ ਸਰਪਨਿ ਖਾਧਾ ॥

منمُکھِ کھوئیا گُرمُکھِ لادھا -- ---- ਮਨਮੁਖਿ ਖੋਇਆ ਗੁਰਮੁਖਿ ਲਾਧਾ ॥

ستِگُرُ ملے انّدھیرا جاءِ -- ---- ਸਤਿਗੁਰੁ ਮਿਲੈ ਅੰਧੇਰਾ ਜਾਇ ॥

نانک ہئُمے میٹ سماءِ --15-- ---- ਨਾਨਕ ਹਉਮੈ ਮੇਟਿ ਸਮਾਇ ॥੧੫॥

سُنّن نرنّترِ دیجے بنّدھ -- ---- ਸੁੰਨ ਨਿਰੰਤਰਿ ਦੀਜੈ ਬੰਧੁ ॥

اُڈے ن ہنسا پڑے ن کندھُ --	----	ਉਡੈ ਨ ਹੰਸਾ ਪੜੈ ਨ ਕੰਧੁ ॥
سہج گُپھا گھرُ جانڑےَ ساچا --	----	ਸਹਜ ਗੁਫਾ ਘਰੁ ਜਾਣੈ ਸਾਚਾ ॥
نانک ساچے بھاوے ساچا --16--	----	ਨਾਨਕ ਸਾਚੇ ਭਾਵੈ ਸਾਚਾ ॥੧੬॥
کِس کارنڑِ گ٘رِہُ تجِئو اُداسی --	----	ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
کِس کارنڑِ اِہُ بھیکھُ نِواسی --	----	ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
کِس وکھر کے تُم ونجارے --	----	ਕਿਸੁ ਵਖਰ ਕੇ ਤੁਮ ਵਣਜਾਰੇ ॥
کِءُ کرِ ساتھُ لنگھاوہُ پارے --17--	----	ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
گُرمُکھِ کھوجت بھئے اُداسی --	----	ਗੁਰਮੁਖਿ ਖੋਜਤ ਭਏ ਉਦਾਸੀ ॥
درسن کےَ تائی بھیکھ نِواسی --	----	ਦਰਸਨ ਕੈ ਤਾਈ ਭੇਖ ਨਿਵਾਸੀ ॥
ساچ وکھر کے ہم ونجارے --	----	ਸਾਚ ਵਖਰ ਕੇ ਹਮ ਵਣਜਾਰੇ ॥
نانک گُرمُکھِ اُترسِ پارے --18--	----	ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
کِتُ بِدھِ پُرکھا جنمُ وٹائِیا --	----	ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
کاہے کءُ تُجھ اِہُ منُ لائِیا --	----	ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
کِتُ بِدھِ آسا منسا کھائی --	----	ਕਿਤੁ ਬਿਧਿ ਆਸਾ ਮਨਸਾ ਖਾਈ ॥
کِتُ بِدھِ جوتِ نِرنترِ پائی --	Page# [940]	ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥
بِنُ دنّتا کِءُ کھائیئے سارُ --	----	ਬਿਨੁ ਦੰਤਾ ਕਿਉ ਖਾਈਐ ਸਾਰੁ ॥
نانک ساچا کرہُ بیچارُ --19--	----	ਨਾਨਕ ਸਾਚਾ ਕਰਹੁ ਬੀਚਾਰੁ ॥੧੯॥
ستِگُر کےَ جنمے گونُ مِٹائِیا --	----	ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

انہتِ راتے اِہُ منُ لائِیا ـــ	----	ਅਨਹਤਿ ਰਾਤੇ ਇਹੁ ਮਨੁ ਲਾਇਆ ॥
منسا آسا سبدِ جلائی ـــ	----	ਮਨਸਾ ਆਸਾ ਸਬਦਿ ਜਲਾਈ ॥
گُرمُکھِ جوتِ نِرنّترِ پائی ـــ	----	ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ترّےَ گُنڑ میٹے کھائیۓَ سارُ ـــ	----	ਤ੍ਰੈ ਗੁਣ ਮੇਟੇ ਖਾਈਐ ਸਾਰੁ ॥
نانک تارے تارنْہارُ ـــ20ـــ	----	ਨਾਨਕ ਤਾਰੇ ਤਾਰਣਹਾਰੁ ॥੨੦॥
آدِ کءُ کونُ بیچارُ کتھِئلے سُنّن کہا گھر واسو ـــ	----	ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥
گِیان کی مُدّرا کون کتھِئلے گھٹِ گھٹِ کون نِواسو ـــ	----	ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥
کال کا ٹھیگا کِءُ جلائئلے کِءُ نِربھءُ گھرِ جائیۓَ ـــ	----	ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥
سہج سنّتوکھ کا آسنڑُ جانڑےَ کِءُ چھیدے بَیرائیۓَ ـــ	----	ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥
گُر کےَ سبدِ ہئُمےَ بِکھُ مارےَ تا نِج گھرِ ہووےَ واسو ـــ	----	ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥
جِن رچِ رچِیا تِسُ سبدِ پچھانڑےَ نانکُ تا کا داسو ـــ21ـــ	----	ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥
کہا تے آوےَ کہا اِہُ جاوےَ کہا اِہُ رہےَ سمائی ـــ	----	ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

ایسُ سبد کءُ جو ارتھاوے
تِسُ گُرتِلُ ن تمائی[1] -- | [1]طماعی-

ਏਸੁ ਸਬਦ ਕਉ ਜੋ ਅਰਥਾਵੈ
ਤਿਸੁ ਗੁਰ ਤਿਲੁ ਨ ਤਮਾਈ ॥

کِءُ تتےَ اوِگتےَ پاوے
گُرمُکھِ لگےَ پِیارو --

ਕਿਉ ਤਤੈ ਅਵਿਗਤੈ ਪਾਵੈ
ਗੁਰਮੁਖਿ ਲਗੈ ਪਿਆਰੋ ॥

آپے سُرتا آپے کرتا
کہُ نانک بیچارو --

ਆਪੇ ਸੁਰਤਾ ਆਪੇ ਕਰਤਾ
ਕਹੁ ਨਾਨਕ ਬੀਚਾਰੋ ॥

ہُکمے[1] آوےَ ہُکمے[2] جاوےَ
ہُکمے[3] رہےَ سمائی -- | [1]حُکمے- [2]حُکمے- [3]حُکمے-

ਹੁਕਮੇ ਆਵੈ ਹੁਕਮੇ ਜਾਵੈ
ਹੁਕਮੇ ਰਹੈ ਸਮਾਈ ॥

پُورے گُرتے ساچُ کماوےَ
گتِ مِتِ سبدے پائی --22--

ਪੂਰੇ ਗੁਰ ਤੇ ਸਾਚੁ ਕਮਾਵੈ
ਗਤਿ ਮਿਤਿ ਸਬਦੇ ਪਾਈ ॥੨੨॥

آدِ کءُ بِسمادُ بیچارُ کتھِئلے
سُنّن نِرنّترِ واسُ لِیا --

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ
ਸੁੰਨ ਨਿਰੰਤਰਿ ਵਾਸੁ ਲੀਆ ॥

اکلپت مُدّرا گُرگِیانُ بیچارِئلے
گھٹِ گھٹِ ساچا سرب جِیا --

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ
ਘਟਿ ਘਟਿ ਸਾਚਾ ਸਰਬ ਜੀਆ ॥

گُربچنی اوِگتِ سمائیۓَ
تتُ نِرنّجنُ سہجِ لہےَ --

ਗੁਰ ਬਚਨੀ ਅਵਿਗਤਿ ਸਮਾਈਐ
ਤਤੁ ਨਿਰੰਜਨੁ ਸਹਜਿ ਲਹੈ ॥

نانک دُوجی کار ن کرنی
سیوےَ سِکھُ سُ کھوجِ لہےَ --

ਨਾਨਕ ਦੂਜੀ ਕਾਰ ਨ ਕਰਣੀ
ਸੇਵੈ ਸਿਖੁ ਸੁ ਖੋਜਿ ਲਹੈ ॥

ਹੁਕਮੁ ਬਿਸਮਾਦੁ ਹੁਕਮਿ ਪਛਾਣੈ
ਜੀਅ ਜੁਗਤਿ ਸਚੁ ਜਾਣੈ ਸੋਈ ॥

ہُکمُ[1] بِسمادُ ہُکمِ[2] پچھانڑَے
جیء جُگتِ سچُ جانڑَے سوئی -- | [1]حُکمُ-
[2]حُکمِ-

ਆਪੁ ਮੇਟਿ ਨਿਰਾਲਮੁ ਹੋਵੈ
ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

آپُ میٹِ نِرالمُ ہووَے
انّترِ ساچُ جوگی کہِیئَ سوئی --23--

ਅਵਿਗਤੋ ਨਿਰਮਾਇਲੁ ਉਪਜੇ
ਨਿਰਗੁਣ ਤੇ ਸਰਗੁਣੁ ਥੀਆ ॥

اوِگتو نِرمائِلُ اُپجے
نِرگُنڑ تے سرگُنڑُ تھِیا --

ਸਤਿਗੁਰ ਪਰਚੈ ਪਰਮ ਪਦੁ ਪਾਈਐ
ਸਾਚੈ ਸਬਦਿ ਸਮਾਇ ਲੀਆ ॥

ستِگُر پرچےَ پرم پدُ پائیئَ
ساچےَ سبدِ سماءِ لِیا --

ਏਕੇ ਕਉ ਸਚੁ ਏਕਾ ਜਾਣੈ
ਹਉਮੈ ਦੂਜਾ ਦੂਰਿ ਕੀਆ ॥

اےکے کءُ سچُ ایکا جانڑَے
ہئُمےَ دُوجا دُورِ کِیا --

ਸੋ ਜੋਗੀ ਗੁਰ ਸਬਦੁ ਪਛਾਣੈ
ਅੰਤਰਿ ਕਮਲੁ ਪ੍ਰਗਾਸੁ ਥੀਆ ॥

سو جوگی گُر سبدُ پچھانڑَے
انّترِ کملُ پّرگاسُ تھِیا --

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ
ਅੰਤਰਿ ਜਾਣੈ ਸਰਬ ਦਇਆ ॥

جِیوتُ مرےَ تا سبھُ کِچھُ سُوجھےَ
انّترِ جانڑَے سرب دئِیا --

ਨਾਨਕ ਤਾ ਕਉ ਮਿਲੈ ਵਡਾਈ
ਆਪੁ ਪਛਾਣੈ ਸਰਬ ਜੀਆ ॥੨੪॥

نانک تا کءُ ملےَ وڈائی
آپُ پچھانڑَے سرب جِیا --24--

ਸਾਚੌ ਉਪਜੈ ਸਾਚਿ ਸਮਾਵੈ
ਸਾਚੇ ਸੂਚੇ ਏਕ ਮਇਆ ॥

ساچَو اُپجےَ ساچِ سماوےَ
ساچے سُوچے ایک مِئیا --

جھُوٹھے آوہِ ٹھور ن پاوہِ دُوجےَ آوا گئُݨُ بھِئیا --	----	ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥
آوا گئُݨُ مٹےَ گُر سبدی آپے پرکھےَ بکھسِ[1] لئِیا -- | [1]بخشِ-	----	ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥
ایکا بیدن دُوجےَ بِیاپی نامُ رسائِݨُ وِیسرِیا --	----	ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥
سو بُوجھےَ جِسُ آپِ بُجھاۓ گُر کےَ سبدِ سُ مُکتُ بھِئیا --	----	ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥
نانک تارے تارݨہارا ہئُمےَ دُوجا پرہرِیا --25--	Page# [941]	ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥
منمُکھِ بھُولےَ جم کی کاݨِ --	----	ਮਨਮੁਖਿ ਭੂਲੈ ਜਮ ਕੀ ਕਾਣਿ ॥
پر گھرُ جوہےَ ہاݨے ہاݨِ --	----	ਪਰ ਘਰੁ ਜੋਹੈ ਹਾਣੇ ਹਾਣਿ ॥
منمُکھِ بھرمِ بھوےَ بیباݨِ --	----	ਮਨਮੁਖਿ ਭਰਮਿ ਭਵੈ ਬੇਬਾਣਿ ॥
ویمارگِ مُوسےَ منّترِ مساݨِ --	----	ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥
سبدُ ن چینےَ لوےَ کُباݨِ --	----	ਸਬਦੁ ਨ ਚੀਨੈ ਲਵੈ ਕੁਬਾਣਿ ॥
نانک ساچِ رتے سُکھُ جاݨِ --26--	----	ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥
گُرمُکھِ ساچے کا بھءُ پاوےَ --	----	ਗੁਰਮੁਖਿ ਸਾਚੇ ਕਾ ਭਉ ਪਾਵੈ ॥
گُرمُکھِ باݨی اگھڑُ گھڑاوےَ --	----	ਗੁਰਮੁਖਿ ਬਾਣੀ ਅਘੜੁ ਘੜਾਵੈ ॥
گُرمُکھِ نِرمل ہرِ گُݨ گاوےَ --	----	ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

گُرمُکھِ پوِتّرُ پرم پدُ پاوے --	----	ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥
گُرمُکھِ روم رومِ ہرِ دھِیاوے --	----	ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
نانک گُرمُکھِ ساچِ سماوے --27--	----	ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥
گُرمُکھِ پرچے بید بیچاری --	----	ਗੁਰਮੁਖਿ ਪਰਚੈ ਬੇਦ ਬੀਚਾਰੀ ॥
گُرمُکھِ پرچے ترِیئے تاری --	----	ਗੁਰਮੁਖਿ ਪਰਚੈ ਤਰੀਐ ਤਾਰੀ ॥
گُرمُکھِ پرچے سُ سبدِ گِیانی --	----	ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥
گُرمُکھِ پرچے انّتر بدھِ جانی --	----	ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥
گُرمُکھِ پائیئے الکھ اپارُ --	----	ਗੁਰਮੁਖਿ ਪਾਈਐ ਅਲਖ ਅਪਾਰੁ ॥
نانک گُرمُکھِ مُکتِ دُیارُ --28--	----	ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥
گُرمُکھِ اکتھُ کتھے بیچارِ --	----	ਗੁਰਮੁਖਿ ਅਕਥੁ ਕਥੈ ਬੀਚਾਰਿ ॥
گُرمُکھِ نبھے سپروارِ --	----	ਗੁਰਮੁਖਿ ਨਿਬਹੈ ਸਪਰਵਾਰਿ ॥
گُرمُکھِ جپیئے انّترِ پیارِ --	----	ਗੁਰਮੁਖਿ ਜਪੀਐ ਅੰਤਰਿ ਪਿਆਰਿ ॥
گُرمُکھِ پائیئے سبدِ اچارِ --	----	ਗੁਰਮੁਖਿ ਪਾਈਐ ਸਬਦਿ ਅਚਾਰਿ ॥
سبدِ بھیدِ جانے جاݨائی --	----	ਸਬਦਿ ਭੇਦਿ ਜਾਣੈ ਜਾਣਾਈ ॥
نانک ہئُمے جالِ سمائی --29--	----	ਨਾਨਕ ਹਉਮੈ ਜਾਲਿ ਸਮਾਈ ॥੨੯॥
گُرمُکھِ دھرتی ساچے ساجی --	----	ਗੁਰਮੁਖਿ ਧਰਤੀ ਸਾਚੈ ਸਾਜੀ ॥
[1] بازی- | تِس مہِ اوپتِ کھپتِ سُ باجی[1] --	----	ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥
گُر کے سبدِ رپے رنّگُ لاءِ --	----	ਗੁਰ ਕੈ ਸਬਦਿ ਰਪੈ ਰੰਗੁ ਲਾਇ ॥
ساچِ رتءُ پتِ سِءُ گھرِ جاءِ --	----	ਸਾਚਿ ਰਤਉ ਪਤਿ ਸਿਉ ਘਰਿ ਜਾਇ ॥

ساچ سبد بِنُ پتِ نہی پاوے --	----	ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥
نانک بِنُ ناوے کِءُ ساچِ سماوے --30--	----	ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥
گُرمُکھِ اسٹ سِدھی سبھِ بُدھی --	----	ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥
گُرمُکھِ بھوجلُ ترِیئَے سچ سُدھی --	----	ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥
گُرمُکھِ سر اپسر بِدھِ جاݨئے --	----	ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥
گُرمُکھِ پروِرتِ نروِرتِ پچھاݨئے --	----	ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥
گُرمُکھِ تارے پارِ اُتارے --	----	ਗੁਰਮੁਖਿ ਤਾਰੇ ਪਾਰਿ ਉਤਾਰੇ ॥
نانک گُرمُکھِ سبدِ نِستارے --31--	----	ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥
نامے راتے ہئُمَے جاءِ --	----	ਨਾਮੇ ਰਾਤੇ ਹਉਮੈ ਜਾਇ ॥
نامِ رتے سچِ رہے سماءِ --	----	ਨਾਮਿ ਰਤੇ ਸਚਿ ਰਹੇ ਸਮਾਇ ॥
نامِ رتے جوگ جُگتِ بیچارُ --	----	ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥
نامِ رتے پاوہِ موکھ دُیارُ --	----	ਨਾਮਿ ਰਤੇ ਪਾਵਹਿ ਮੋਖ ਦੁਆਰੁ ॥
نامِ رتے ترِبھوݨ سوجھی ہوءِ --	----	ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥
نانک نامِ رتے سدا سُکھُ ہوءِ --32--	----	ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥
نامِ رتے سِدھ گوسٹِ ہوءِ --	----	ਨਾਮਿ ਰਤੇ ਸਿਧ ਗੋਸਟਿ ਹੋਇ ॥
نامِ رتے سدا تپُ ہوءِ --	----	ਨਾਮਿ ਰਤੇ ਸਦਾ ਤਪੁ ਹੋਇ ॥
نامِ رتے سچُ کرݨی سارُ --	----	ਨਾਮਿ ਰਤੇ ਸਚੁ ਕਰਣੀ ਸਾਰੁ ॥

نامِ رتے گُنڑ گیان بیچارُ ۔۔	----	ਨਾਮਿ ਰਤੇ ਗੁਣ ਗਿਆਨ ਬੀਚਾਰੁ ॥
بِنُ ناوے بولے سبھُ ویکارُ ۔۔	----	ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥
نانک نامِ رتے تِن کءُ جیکارُ ۔۔33۔۔	----	ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥
پُورے گُر تے نامُ پائیا جاءِ ۔۔	----	ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
جوگ جُگتِ سچِ رہے سماءِ ۔۔	----	ਜੋਗ ਜੁਗਤਿ ਸਚਿ ਰਹੈ ਸਮਾਇ ॥
بارہ مہ جوگی بھرمائے سنّنِیاسی چھِء چارِ ۔۔	----	ਬਾਰਹ ਮਹ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥
گُر کے سبدِ جو مرِ جیوے سو پائے موکھ دُیارُ ۔۔	----	ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥
بِنُ سبدے سبھِ دُوجے لاگے دیکھہُ رِدے بیچارِ ۔۔	----	ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥
نانک وڈے سے وڈبھاگی جِنی سچُ رکھیا اُر دھارِ ۔۔34۔۔	Page# [942]	ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥
گُرمُکھِ رتنُ لہے لِو لاءِ ۔۔	----	ਗੁਰਮੁਖਿ ਰਤਨੁ ਲਹੈ ਲਿਵ ਲਾਇ ॥
گُرمُکھِ پرکھے رتنُ سُبھاءِ ۔۔	----	ਗੁਰਮੁਖਿ ਪਰਖੈ ਰਤਨੁ ਸੁਭਾਇ ॥
گُرمُکھِ ساچی کار کماءِ ۔۔	----	ਗੁਰਮੁਖਿ ਸਾਚੀ ਕਾਰ ਕਮਾਇ ॥
گُرمُکھِ ساچے منُ پتیاءِ ۔۔	----	ਗੁਰਮੁਖਿ ਸਾਚੇ ਮਨੁ ਪਤੀਆਇ ॥
گُرمُکھِ الکھُ لکھائے تِسُ بھاوے ۔۔	----	ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥

نانک گُرمُکھِ چوٹ ن کھاوے --35--	----	ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥
گُرمُکھِ نامُ دانُ اِسنانُ --	----	ਗੁਰਮੁਖਿ ਨਾਮੁ ਦਾਨੁ ਇਸਨਾਨੁ ॥
گُرمُکھِ لاگے سہجِ دھِیانُ --	----	ਗੁਰਮੁਖਿ ਲਾਗੈ ਸਹਜਿ ਧਿਆਨੁ ॥
گُرمُکھِ پاوے درگہ مانُ --	----	ਗੁਰਮੁਖਿ ਪਾਵੈ ਦਰਗਹ ਮਾਨੁ ॥
گُرمُکھِ بھءُ بھنّجنُ پردھانُ --	----	ਗੁਰਮੁਖਿ ਭਉ ਭੰਜਨੁ ਪਰਧਾਨੁ ॥
گُرمُکھِ کرنٔی کار کرائے --	----	ਗੁਰਮੁਖਿ ਕਰਣੀ ਕਾਰ ਕਰਾਏ ॥
نانک گُرمُکھِ میلِ مِلائے --36--	----	ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥
گُرمُکھِ ساستّر سِمرِت بید --	----	ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥
گُرمُکھِ پاوے گھٹِ گھٹِ بھید --	----	ਗੁਰਮੁਖਿ ਪਾਵੈ ਘਟਿ ਘਟਿ ਭੇਦ ॥
گُرمُکھِ وَیر وِرودھ گواوے --	----	ਗੁਰਮੁਖਿ ਵੈਰ ਵਿਰੋਧ ਗਵਾਵੈ ॥
گُرمُکھِ سگلی گنّت مِٹاوے --	----	ਗੁਰਮੁਖਿ ਸਗਲੀ ਗਣਤ ਮਿਟਾਵੈ ॥
گُرمُکھِ رام نام رنّگِ راتا --	----	ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥
[1]خصمُ | نانک گُرمُکھِ کھسمُ[1] پچھاتا --37--	----	ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥
بِنُ گُر بھرمے آوے جاءِ --	----	ਬਿਨੁ ਗੁਰ ਭਰਮੈ ਆਵੈ ਜਾਇ ॥
بِنُ گُر گھال ن پوئی تھاءِ --	----	ਬਿਨੁ ਗੁਰ ਘਾਲ ਨ ਪਵਈ ਥਾਇ ॥
بِنُ گُر منُویا اتِ ڈولاءِ --	----	ਬਿਨੁ ਗੁਰ ਮਨੂਆ ਅਤਿ ਡੋਲਾਇ ॥
بِنُ گُر ترِپت نہی بِکھُ کھاءِ --	----	ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥

بِنُ گُر بِسِیئرُ ڈَسےَ مرِ واٹ --	----	ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥
نانک گُر بِنُ گھاٹے گھاٹ --38--	----	ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥
جِسُ گُرُ ملےَ تِسُ پارِ اُتارےَ --	----	ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥
اوگنڑ میٹےَ گُنڑِ نِستارےَ --	----	ਅਵਗਣ ਮੇਟੈ ਗੁਣਿ ਨਿਸਤਾਰੈ ॥
مُکتِ مہا سُکھ گُر سبدُ بیچارِ --	----	ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥
گُرمُکھِ کدے ن آوےَ ہارِ --	----	ਗੁਰਮੁਖਿ ਕਦੇ ਨ ਆਵੈ ਹਾਰਿ ॥
تنُ ہٹڑی اِہُ منُ ونْجارا --	----	ਤਨੁ ਹਟੜੀ ਇਹੁ ਮਨੁ ਵਣਜਾਰਾ ॥
نانک سہجے سچُ واپارا --39--	----	ਨਾਨਕ ਸਹਜੇ ਸਚੁ ਵਾਪਾਰਾ ॥੩੯॥
گُرمُکھِ بانْدھِئو سیتُ بِدھاتےَ --	----	ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥
لنّکا لُوٹی دَیت سنّتاپےَ --	----	ਲੰਕਾ ਲੂਟੀ ਦੈਤ ਸੰਤਾਪੈ ॥
رامچنّدِ مارِئو اِہِ راونڑُ --	----	ਰਾਮਚੰਦਿ ਮਾਰਿਓ ਅਹਿ ਰਾਵਣੁ ॥
بھیدُ بھِیکھنڑ گُرمُکھِ پرچائِنڑُ --	----	ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
گُرمُکھِ سائِرِ پاہنڑ تارے --	----	ਗੁਰਮੁਖਿ ਸਾਇਰਿ ਪਾਹਣ ਤਾਰੇ ॥
گُرمُکھِ کوٹِ تیتِیس اُدھارے --40--	----	ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥
گُرمُکھِ چُوکےَ آونڑ جانڑُ --	----	ਗੁਰਮੁਖਿ ਚੂਕੈ ਆਵਣ ਜਾਣੁ ॥
گُرمُکھِ درگہ پاوےَ مانڑُ --	----	ਗੁਰਮੁਖਿ ਦਰਗਹ ਪਾਵੈ ਮਾਣੁ ॥
گُرمُکھِ کھوٹے کھرے پچھانڑُ --	----	ਗੁਰਮੁਖਿ ਖੋਟੇ ਖਰੇ ਪਛਾਣੁ ॥
گُرمُکھِ لاگےَ سہجِ دھِیانُ --	----	ਗੁਰਮੁਖਿ ਲਾਗੈ ਸਹਜਿ ਧਿਆਨੁ ॥

گُرمُکھِ درگہ سِپھتِ[1] سماءِ -- | [1]صِفت۔	----	ਗੁਰਮੁਖਿ ਦਰਗਹ ਸਿਫਤਿ ਸਮਾਇ ॥
نانک گُرمُکھِ بنّدھ ن پاءِ --41--	----	ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥
گُرمُکھِ نامُ نِرنّجن پائے --	----	ਗੁਰਮੁਖਿ ਨਾਮੁ ਨਿਰੰਜਨ ਪਾਏ ॥
گُرمُکھِ ہئُمےَ سبدِ جلائے --	----	ਗੁਰਮੁਖਿ ਹਉਮੈ ਸਬਦਿ ਜਲਾਏ ॥
گُرمُکھِ ساچے کے گُݨ گائے --	----	ਗੁਰਮੁਖਿ ਸਾਚੇ ਕੇ ਗੁਣ ਗਾਏ ॥
گُرمُکھِ ساچےَ رہےَ سمائے --	----	ਗੁਰਮੁਖਿ ਸਾਚੈ ਰਹੈ ਸਮਾਏ ॥
گُرمُکھِ ساچِ نامِ پتِ اُوتم ہوءِ --	----	ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥
نانک گُرمُکھِ سگل بھوݨ کی سوجھی ہوءِ --42--	----	ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥
کوݨ مُول کوݨ متِ ویلا --	----	ਕਵਣ ਮੂਲੁ ਕਵਣ ਮਤਿ ਵੇਲਾ ॥
تیرا کوݨُ گُرو جس کا تُو چیلا --	----	ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
کوݨ کتھا لے رہہُ نِرالے --	----	ਕਵਣ ਕਥਾ ਲੇ ਰਹਹੁ ਨਿਰਾਲੇ ॥
بولےَ نانکُ سُݨہُ تُم بالے --	----	ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥
ایسُ کتھا کا دےءِ بیچارُ --	----	ਏਸੁ ਕਥਾ ਕਾ ਦੇਇ ਬੀਚਾਰੁ ॥
بھوجلُ سبدِ لنّگھاوݨہارُ --43--	----	ਭਵਜਲੁ ਸਬਦਿ ਲੰਘਾਵਣਹਾਰੁ ॥੪੩॥
پون ارنّبھُ ستِگُر متِ ویلا --	----	ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
سبدُ گُرو سُرتِ دھُنِ چیلا --	Page# [943]	ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
اکتھ کتھا لے رہءُ نِرالا --	----	ਅਕਥ ਕਥਾ ਲੇ ਰਹਉ ਨਿਰਾਲਾ ॥
نانک جُگِ جُگِ گُر گوپالا --	----	ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥

ایکُ سبدُ جِتُ کتھا وِیچاری --	----	ਏਕੁ ਸਬਦੁ ਜਿਤੁ ਕਥਾ ਵੀਚਾਰੀ ॥
گُرمُکھِ ہئُمےَ اگنِ نِواری --44--	----	ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
مَیݨ کے دنّت کِءُ کھائیۓَ سارُ --	----	ਮੈਣ ਕੇ ਦੰਤ ਕਿਉ ਖਾਈਐ ਸਾਰੁ ॥
جِتُ گربُ جاءِ سُ کوݨُ آہارُ --	----	ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
ہِوے کا گھرُ منّدرُ اگنِ پراہنُ --	----	ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
کون گُپھا جِتُ رہے اواہنُ --	----	ਕਵਨ ਗੁਫਾ ਜਿਤੁ ਰਹੈ ਅਵਾਹਨੁ ॥
اِت اُت کِس کءُ جاݨِ سماوے --	----	ਇਤ ਉਤ ਕਿਸ ਕਉ ਜਾਣਿ ਸਮਾਵੈ ॥
کون دھیانُ منُ منہِ سماوے --45--	----	ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
ہءُ ہءُ مےَ مےَ وِچہُ کھووے --	----	ਹਉ ਹਉ ਮੈ ਮੈ ਵਿਚਹੁ ਖੋਵੈ ॥
دوُجا میٹے ایکو ہووے --	----	ਦੂਜਾ ਮੇਟੈ ਏਕੋ ਹੋਵੈ ॥
جگُ کرڑا منمُکھُ گوارُ --	----	ਜਗੁ ਕਰੜਾ ਮਨਮੁਖੁ ਗਵਾਰੁ ॥
سبدُ کمائیۓَ کھائیۓَ سارُ --	----	ਸਬਦੁ ਕਮਾਈਐ ਖਾਈਐ ਸਾਰੁ ॥
انّترِ باہرِ ایکو جاݨے --	----	ਅੰਤਰਿ ਬਾਹਰਿ ਏਕੋ ਜਾਣੈ ॥
نانک اگنِ مرے ستِگُر کے بھاݨے --46--	----	ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥
سچ بھےَ راتا گربُ نِوارے --	----	ਸਚ ਭੈ ਰਾਤਾ ਗਰਬੁ ਨਿਵਾਰੈ ॥
ایکو جاتا سبدُ وِیچارے --	----	ਏਕੋ ਜਾਤਾ ਸਬਦੁ ਵੀਚਾਰੈ ॥
سبدُ وسے سچُ انّترِ ہِیا --	----	ਸਬਦੁ ਵਸੈ ਸਚੁ ਅੰਤਰਿ ਹੀਆ ॥

تنُ منُ سیتلُ رنگِ رنگیا -- ---- ਤਨੁ ਮਨੁ ਸੀਤਲੁ ਰੰਗਿ ਰੰਗੀਆ ॥
کامُ کرودھُ بِکھُ اگنِ نِوارے -- ---- ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
نانک ندری ندرِ پیارے --47-- ---- ਨਾਨਕ ਨਦਰੀ ਨਦਰਿ ਪਿਆਰੇ ॥੪੭॥
کون مُکھِ چندُ ہوے گھرُ چھائیا -- ---- ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
کون مُکھِ سُورجُ تپے تپائیا -- ---- ਕਵਨ ਮੁਖਿ ਸੂਰਜੁ ਤਪੈ ਤਪਾਇਆ ॥
کون مُکھِ کالُ جوہت نِت رہے -- ---- ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
کون بُدھِ گُرمُکھِ پتِ رہے -- ---- ਕਵਨ ਬੁਧਿ ਗੁਰਮੁਖਿ ਪਤਿ ਰਹੈ ॥
کونُ جودھُ جو کالُ سنگھارے -- ---- ਕਵਨੁ ਜੋਧੁ ਜੋ ਕਾਲੁ ਸੰਘਾਰੈ ॥
بولے بانی نانکُ بیچارے --48-- ---- ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥
سبدُ بھاکھت سسِ جوتِ اپارا -- ---- ਸਬਦੁ ਭਾਖਤ ਸਸਿ ਜੋਤਿ ਅਪਾਰਾ ॥
سسِ گھرِ سُورُ وسے مٹے اندھیارا -- ---- ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥
سُکھُ دُکھُ سم کرِ نامُ ادھارا -- ---- ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
آپے پارِ اُتارنہارا -- ---- ਆਪੇ ਪਾਰਿ ਉਤਾਰਣਹਾਰਾ ॥
گُر پرچے منُ ساچِ سمائِ -- ---- ਗੁਰ ਪਰਚੈ ਮਨੁ ਸਾਚਿ ਸਮਾਇ ॥
پرنوتِ نانکُ کالُ ن کھائِ --49-- ---- ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥
نام تتُ سبھ ہی سِرِ جاپے -- ---- ਨਾਮ ਤਤੁ ਸਭ ਹੀ ਸਿਰਿ ਜਾਪੈ ॥
بِنُ ناوے دُکھُ کالُ سنتاپے -- ---- ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥
تتو تتُ ملے منُ مانے -- ---- ਤਤੋ ਤਤੁ ਮਿਲੈ ਮਨੁ ਮਾਨੈ ॥
دُوجا جائِ اِکتُ گھرِ آنے -- ---- ਦੂਜਾ ਜਾਇ ਇਕਤੁ ਘਰਿ ਆਨੈ ॥

بولے پونا گگن گرجے --	----	ਬੋਲੈ ਪਵਨਾ ਗਗਨੁ ਗਰਜੈ ॥
نانک نہچل مِلنڑ سہجے --50--	----	ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥
انتر سُنّن باہر سُنّن ترِبھوݨ سُنّ مسُنّن --	----	ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
چَوتھے سُنّنے جو نر جاݨے تا کءُ پاپُ ن پُنّن --	----	ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
گھٹِ گھٹِ سُنّن کا جاݨے بھےءُ --	----	ਘਟਿ ਘਟਿ ਸੁੰਨ ਕਾ ਜਾਣੈ ਭੇਉ ॥
آدِ پُرکھُ نِرنجن دےءُ --	----	ਆਦਿ ਪੁਰਖੁ ਨਿਰੰਜਨ ਦੇਉ ॥
جو جنُ نام نِرنجن راتا --	----	ਜੋ ਜਨੁ ਨਾਮ ਨਿਰੰਜਨ ਰਾਤਾ ॥
نانک سوئی پُرکھُ بِدھاتا --51--	----	ਨਾਨਕ ਸੋਈ ਪੁਰਖੁ ਬਿਧਾਤਾ ॥੫੧॥
سُنّو سُنّ کہے سبھُ کوئی --	----	ਸੁੰਨੋ ਸੁੰਨੁ ਕਹੈ ਸਭੁ ਕੋਈ ॥
انہت سُنّن کہا تے ہوئی --	----	ਅਨਹਤ ਸੁੰਨੁ ਕਹਾ ਤੇ ਹੋਈ ॥
انہت سُنّنِ رتے سے کیسے --	----	ਅਨਹਤ ਸੁੰਨਿ ਰਤੇ ਸੇ ਕੈਸੇ ॥
جِس تے اُپجے تِس ہی جیسے --	----	ਜਿਸ ਤੇ ਉਪਜੇ ਤਿਸ ਹੀ ਜੈਸੇ ॥
اوءِ جنمِ ن مرہِ ن آوہِ جاہِ --	----	ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
نانک گُرمُکھِ منُ سمجھاہِ --52--	----	ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥
نءُ سر سُبھر دسوے پُورے --	----	ਨਉ ਸਰ ਸੁਭਰ ਦਸਵੈ ਪੂਰੇ ॥
تہ انہت سُنّن وجاوہِ تُورے --	----	ਤਹ ਅਨਹਤ ਸੁੰਨ ਵਜਾਵਹਿ ਤੂਰੇ ॥
ساچے راچے دیکھِ ہجُورے[1] -- |	----	ਸਾਚੈ ਰਾਚੇ ਦੇਖਿ ਹਜੂਰੇ ॥

[1] حضُورے-

گھٹِ گھٹِ ساچُ رہِیا بھرپُورے --	----	ਘਟਿ ਘਟਿ ਸਾਚੁ ਰਹਿਆ ਭਰਪੂਰੇ ॥
گُپتی باݨی پرگٹُ ہوءِ --	----	ਗੁਪਤੀ ਬਾਣੀ ਪਰਗਟੁ ਹੋਇ ॥
نانک پرکھِ لئے سچُ سوءِ --53--	Page# [944]	ਨਾਨਕ ਪਰਖਿ ਲਏ ਸਚੁ ਸੋਇ ॥੫੩॥
سہج بھاءِ ملِیۓ سُکھُ ہووَے --	----	ਸਹਜ ਭਾਇ ਮਿਲੀਐ ਸੁਖੁ ਹੋਵੈ ॥
گُرمُکھِ جاگےَ نِید ن سووَے --	----	ਗੁਰਮੁਖਿ ਜਾਗੈ ਨੀਦ ਨ ਸੋਵੈ ॥
سُنّن سبدُ اپرنّپرِ دھارےَ --	----	ਸੁੰਨ ਸਬਦੁ ਅਪਰੰਪਰਿ ਧਾਰੈ ॥
کہتے مُکتُ سبدِ نِستارےَ --	----	ਕਹਤੇ ਮੁਕਤੁ ਸਬਦਿ ਨਿਸਤਾਰੈ ॥
گُر کی دِیکھِیا سے سچِ راتے --	----	ਗੁਰ ਕੀ ਦੀਖਿਆ ਸੇ ਸਚਿ ਰਾਤੇ ॥
نانک آپُ گواءِ مِلݨ نہی بھّراتے --54--	----	ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥
کُبُدھِ چواوےَ سو کِتُ ٹھاءِ --	----	ਕੁਬੁਧਿ ਚਵਾਵੈ ਸੋ ਕਿਤੁ ਠਾਇ ॥
کِءُ تتُ ن بُوجھےَ چوٹا کھاءِ --	----	ਕਿਉ ਤਤੁ ਨ ਬੂਝੈ ਚੋਟਾ ਖਾਇ ॥
جم درِ بادھے کوءِ ن راکھےَ --	----	ਜਮ ਦਰਿ ਬਾਧੇ ਕੋਇ ਨ ਰਾਖੈ ॥
بِنُ سبدےَ ناہی پتِ ساکھےَ --	----	ਬਿਨੁ ਸਬਦੈ ਨਾਹੀ ਪਤਿ ਸਾਖੈ ॥
کِءُ کرِ بُوجھےَ پاوےَ پارُ --	----	ਕਿਉ ਕਰਿ ਬੂਝੈ ਪਾਵੈ ਪਾਰੁ ॥
نانک منمُکھِ ن بُجھےَ گوارُ --55--	----	ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥
کُبُدھِ مٹےَ گُر سبدُ بیچارِ --	----	ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ستِگُرُ بھیٹےَ موکھ دُیار --	----	ਸਤਿਗੁਰੁ ਭੇਟੈ ਮੋਖ ਦੁਆਰ ॥
تتُ ن چینےَ منمُکھُ جلِ جاءِ --	----	ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥

ਦੁਰਮਤਿ ਵਿਛੁੜਿ ਚੋਟਾ ਖਾਇ ॥	----	دُرمتِ وِچھُڑِ چوٹا کھاءِ --	
ਮਾਨੈ ਹੁਕਮੁ ਸਭੇ ਗੁਣ ਗਿਆਨ ॥	----	مانےَ ہُکمُ[1] سبھے گُݨ گِیان --	[1]حُکمُ-
ਨਾਨਕ ਦਰਗਹ ਪਾਵੈ ਮਾਨੁ ॥੫੬॥	----	نانک درگہ پاوےَ مانُ --56--	
ਸਾਚੁ ਵਖਰੁ ਧਨੁ ਪਲੈ ਹੋਇ ॥	----	ساچُ وکھرُ دھنُ پلے ہوءِ --	
ਆਪਿ ਤਰੈ ਤਾਰੇ ਭੀ ਸੋਇ ॥	----	آپِ ترےَ تارے بھی سوءِ --	
ਸਹਜਿ ਰਤਾ ਬੂਝੈ ਪਤਿ ਹੋਇ ॥	----	سہجِ رتا بُوجھےَ پتِ ہوءِ --	
ਤਾ ਕੀ ਕੀਮਤਿ ਕਰੈ ਨ ਕੋਇ ॥	----	تا کی کیِمتِ[1] کرےَ ن کوءِ --	[1]قیمتِ-
ਜਹ ਦੇਖਾ ਤਹ ਰਹਿਆ ਸਮਾਇ ॥	----	جہ دیکھا تہ رہیا سماءِ --	
ਨਾਨਕ ਪਾਰਿ ਪਰੈ ਸਚ ਭਾਇ ॥੫੭॥	----	نانک پارِ پرےَ سچ بھاءِ --57--	
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥	----	سُ سبد کا کہا واسُ کتھیِئلے جِتُ ترِیئےَ بھوجلُ سنّسارو --	
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨ ਅਧਾਰੋ ॥	----	ترےَ ست انّگل وائی کہیِئےَ تِسُ کہُ کون ادھارو --	
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥	----	بولےَ کھیلےَ استھِرُ ہووےَ کِءُ کرِ الکھُ لکھائے --	
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥	----	سُنِ سُیامی سچُ نانکُ پرݨوے اپنے من سمجھائے --	
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥	----	گُرمُکھِ سبدے سچِ لِو لاگےَ کرِ ندری میلِ مِلائے --	

آپے دانا آپے بِینا پُورے بھاگِ سمائے ــ58ــ	ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥
سُ سبد کءُ نِرنّترِ واسُ الکھنّ جہ دیکھا تہ سوئی ــ	ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥
پون کا واسا سُنّن نِواسا اکل کلا دھر سوئی ــ	ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥
ندرِ کرے سبدُ گھٹ مہِ وسے وِچہُ بھرمُ گوائے ــ	ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥
تنُ منُ نِرملُ نِرمل باݨی نامو[1] منّنِ وسائے ــ | [1]نامو ــ	ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥
سبدِ گُرو بھوساگرُ ترِیئے اِت اُت ایکو جاݨے ــ	ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥
چِہنُ ورنُ نہی چھائِیا مائِیا نانک سبدُ پچھاݨے ــ59ــ	ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥
ترّے ست انّگُل وائی اءُدھو سُنّن سچُ آہارو ــ	ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥
گُرمُکھِ بولے تتُ بِرولے چینے الکھ اپارو ــ	ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

تّرے گُن میٹے سبدُ وسائے تا منِ چُوکے اہنکارو --	----	ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥
انتر باہرِ ایکو جانئے تا ہرِ نامِ لگے پیارو --	----	ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥
سُکھمنا اڑا پِنگُلا بُوجھے جا آپے الکھُ لکھائے --	----	ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
نانک تہُ تے اُوپرِ ساچا ستگُر سبدِ سمائے --60--	----	ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥
من کا جیءُ پونُ کتھِئلے پونُ کہا رسُ کھائی --	----	ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥
گیان کی مُدرا کون ائدھو سِدھ کی کون کمائی --	----	ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥
بِنُ سبدے رسُ ن آوے ائدھو ہئُمے پیاس ن جائی --	----	ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥
سبدِ رتے انمرِت رسُ پائِیا ساچے رہے اگھائی --	Page# [945]	ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥
کون بُدھِ جتُ استھِرُ رہیئے کِتُ بھوجنِ ترِپتاسے --	----	ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥

نانک دُکھُ سُکھُ سم کرِ جاپے ستگُر تے کالُ ن گّراسےَ --61--	----	ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥੬੧॥
رنگِ ن راتا رسِ نہی ماتا --	----	ਰੰਗਿ ਨ ਰਾਤਾ ਰਸਿ ਨਹੀ ਮਾਤਾ ॥
بِنُ گُر سبدےَ جلِ بلِ تاتا --	----	ਬਿਨੁ ਗੁਰ ਸਬਦੈ ਜਲਿ ਬਲਿ ਤਾਤਾ ॥
بِنّدُ ن راکھِیا سبدُ ن بھاکھِیا --	----	ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥
پونُ ن سادھِیا سچُ ن ارادھِیا --	----	ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥
اکتھ کتھا لے سم کرِ رہے --	----	ਅਕਥ ਕਥਾ ਲੇ ਸਮ ਕਰਿ ਰਹੈ ॥
تءُ نانک آتم رام کءُ لہے --62--	----	ਤਉ ਨਾਨਕ ਆਤਮ ਰਾਮ ਕਉ ਲਹੈ ॥੬੨॥
گُر پرسادی رنّگے راتا --	----	ਗੁਰ ਪਰਸਾਦੀ ਰੰਗੇ ਰਾਤਾ ॥
انّمرِتُ پیِیا ساچے ماتا --	----	ਅੰਮ੍ਰਿਤੁ ਪੀਆ ਸਾਚੇ ਮਾਤਾ ॥
گُر وِیچاری اگنِ نِواری --	----	ਗੁਰ ਵੀਚਾਰੀ ਅਗਨਿ ਨਿਵਾਰੀ ॥
اپِئُو پیِئو آتم سُکھُ دھاری --	----	ਅਪਿਉ ਪੀਓ ਆਤਮ ਸੁਖੁ ਧਾਰੀ ॥
سچُ ارادھِیا گُرمُکھِ ترُ تاری --	----	ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ ॥
نانک بُوجھےَ کو وِیچاری --63--	----	ਨਾਨਕ ਬੂਝੈ ਕੋ ਵੀਚਾਰੀ ॥੬੩॥
اِہُ منُ مَیگلُ کہا بسیِئلے کہا بسےَ اِہُ پونا --	----	ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥
کہا بسےَ سُ سبدُ اءُدھو تا کءُ چُوکےَ من کا بھونا --	----	ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥

ندرِ کرے تا ستگُرِ میلے
تا نج گھرِ واسا اِہُ منُ پائے --

ਨਦਰਿ ਕਰੇ ਤਾ ਸਤਿਗੁਰਿ ਮੇਲੇ
ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥

آپے آپُ کھاءِ تا نِرملُ ہووے
دھاوت ورجِ رہائے --

ਆਪੈ ਆਪੁ ਖਾਇ ਤਾ ਨਿਰਮਲੁ ਹੋਵੈ
ਧਾਵਤੁ ਵਰਜਿ ਰਹਾਏ ॥

کِءُ مُولُ پچھانّے آتمُ جانّے
کِءُ سسِ گھرِ سُورُ سماوے --

ਕਿਉ ਮੂਲੁ ਪਛਾਣੈ ਆਤਮੁ ਜਾਣੈ
ਕਿਉ ਸਸਿ ਘਰਿ ਸੂਰੁ ਸਮਾਵੈ ॥

گُرمُکھِ ہئُمے وِچہُ کھووے
تءُ نانک سہجِ سماوے --64--

ਗੁਰਮੁਖਿ ਹਉਮੈ ਵਿਚਹੁ ਖੋਵੈ
ਤਉ ਨਾਨਕ ਸਹਜਿ ਸਮਾਵੈ ॥੬੪॥

اِہُ منُ نِہچلُ ہِردے وسِئلے
گُرمُکھِ مُولُ پچھانِّ رہے --

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ
ਗੁਰਮੁਖਿ ਮੂਲੁ ਪਛਾਣਿ ਰਹੈ ॥

نابھِ پونُ گھرِ آسنِّ بَیسے
گُرمُکھِ کھوجت تتُ لہے --

ਨਾਭਿ ਪਵਨੁ ਘਰਿ ਆਸਣਿ ਬੈਸੈ
ਗੁਰਮੁਖਿ ਖੋਜਤ ਤਤੁ ਲਹੈ ॥

سُ سبدُ نِرنّترِ نج گھرِ آچھے
تِربھونّ جوتِ سُ سبدِ لہے --

ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ
ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥

کھاوے دُوکھ بھُوکھ ساچے کی
ساچے ہی ترِپتاسِ رہے --

ਖਾਵੈ ਦੂਖ ਭੂਖ ਸਾਚੇ ਕੀ
ਸਾਚੇ ਹੀ ਤ੍ਰਿਪਤਾਸਿ ਰਹੈ ॥

انہد بانّی گُرمُکھِ جانّی
برلو کو ارتھاوے --

ਅਨਹਦ ਬਾਣੀ ਗੁਰਮੁਖਿ ਜਾਣੀ
ਬਿਰਲੋ ਕੋ ਅਰਥਾਵੈ ॥

نانکُ آکھےَ سچُ سُبھاکھےَ سچِ رپےَ رنّگُ کبھُو ن جاوےَ --65--	----	ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥੬੫॥
جا اِہُ ہِردا دیہ ن ہوتی تءُ منُ کیٹھےَ رہتا --	----	ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥
نابھِ کمل استھنّبھُ ن ہوتو تا پونُ کون گھرِ سہتا --	----	ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ ॥
رُوپُ ن ہوتو ریکھ ن کائی تا سبدِ کہا لِو لائی --	----	ਰੂਪੁ ਨ ਹੋਤੋ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ ॥
رکتُ بِنّدُ کی مڑی ن ہوتی مِتِ کیمتِ[1] نہی پائی -- | [1]قیمتِ-	----	ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥
ورنُ بھیکھُ اسرُوپُ ن جاپی کِءُ کرِ جاپِس ساچا --	----	ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥
نانکُ نامِ رتے بیَراگی اِب تب ساچو ساچا --66--	----	ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥੬੬॥
ہِردا دیہ ن ہوتی ائُدھُو تءُ منُ سُنّنِ رہےَ بیَراگی --	----	ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥
نابھِ کملُ استھنّبھُ ن ہوتو تا نِج گھرِ بستءُ پونُ انراگی --	----	ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥

رُوپُ ن ریکھیا جاتِ[1] ن ہوتی
تءُ اکُلینِ رہتءُ سبدُ سُ سارُ ۔۔ |

ਰੂਪੁ ਨ ਰੇਖਿਆ ਜਾਤਿ ਨ ਹੋਤੀ
ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥

[1]ذاتِ۔

گئُنُ گگنُ جب تبہِ ن ہوتءُ
ترِبھونْ جوتِ آپے نِرنّکارُ ۔۔

ਗਉਨੁ ਗਗਨੁ ਜਬ ਤਬਹਿ ਨ ਹੋਤਉ
ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥

ورنُ بھیکھُ اسرُوپُ سُ ایکو
ایکو سبدُ وِڈانٔی ۔۔

ਵਰਨੁ ਭੇਖੁ ਅਸਰੂਪੁ ਸੁ ਏਕੋ
ਏਕੋ ਸਬਦੁ ਵਿਡਾਣੀ ॥

Page# [946]

ساچ بِنا سُوچا کو ناہی
نانکُ اکتھ کہانٔی ۔۔67۔۔

ਸਾਚ ਬਿਨਾ ਸੂਚਾ ਕੋ ਨਾਹੀ
ਨਾਨਕ ਅਕਥ ਕਹਾਣੀ ॥੬੭॥

کِتُ کِتُ بِدھِ جگُ اُپجے پُرکھا
کِتُ کِتُ دُکھِ بِنسِ جائی ۔۔

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ
ਕਿਤੁ ਕਿਤੁ ਦੁਖਿ ਬਿਨਸਿ ਜਾਈ ॥

ہئُمے وِچِ جگُ اُپجے پُرکھا
نامِ وِسرِئے دُکھُ پائی ۔۔

ਹਉਮੈ ਵਿਚਿ ਜਗੁ ਉਪਜੈ ਪੁਰਖਾ
ਨਾਮਿ ਵਿਸਰਿਐ ਦੁਖੁ ਪਾਈ ॥

گُرمُکھِ ہووے سُ گِیانُ تتُ بیچارے
ہئُمے سبدِ جلاۓ ۔۔

ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ
ਹਉਮੈ ਸਬਦਿ ਜਲਾਏ ॥

تنُ منُ نِرملُ نِرمل بانٔی
ساچے رہے سماۓ ۔۔

ਤਨੁ ਮਨੁ ਨਿਰਮਲੁ ਨਿਰਮਲ ਬਾਣੀ
ਸਾਚੈ ਰਹੈ ਸਮਾਏ ॥

نامے نامِ رہے بَیراگی
ساچُ رکھیا اُرِ دھارے ۔۔

ਨਾਮੇ ਨਾਮਿ ਰਹੈ ਬੈਰਾਗੀ
ਸਾਚੁ ਰਖਿਆ ਉਰਿ ਧਾਰੇ ॥

نانک بِنُ ناوےَ جوگُ کدے ن ہووےَ دیکھہُ رِدےَ بیچارے --68--	----	ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥
گُرمُکھِ ساچُ سبدُ بیچارےَ کوءِ --	----	ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥
گُرمُکھِ سچُ بانْی پرگٹُ ہوءِ --	----	ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥
گُرمُکھِ منُ بھیجےَ ورلا بُوجھےَ کوءِ --	----	ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥
گُرمُکھِ نِج گھرِ واسا ہوءِ --	----	ਗੁਰਮੁਖਿ ਨਿਜ ਘਰਿ ਵਾਸਾ ਹੋਇ ॥
گُرمُکھِ جوگی جُگتِ پچھانْےَ --	----	ਗੁਰਮੁਖਿ ਜੋਗੀ ਜੁਗਤਿ ਪਛਾਣੈ ॥
گُرمُکھِ نانک ایکو جانْےَ --69--	----	ਗੁਰਮੁਖਿ ਨਾਨਕ ਏਕੋ ਜਾਣੈ ॥੬੯॥
بِنُ ستِگُر سیوے جوگُ ن ہوئی --	----	ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥
بِنُ ستِگُر بھیٹے مُکتِ ن کوئی --	----	ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥
بِنُ ستِگُر بھیٹے نامُ پائِیا ن جاءِ --	----	ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥
بِنُ ستِگُر بھیٹے مہا دُکھُ پاءِ --	----	ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥
بِنُ ستِگُر بھیٹے مہا گربِ گُبارِ[1] -- | [1]غُبار۔	----	ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥
نانک بِنُ گُر مُیا جنمُ ہارِ --70--	----	ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥
گُرمُکھِ منُ جیِتا ہئُمےَ مارِ --	----	ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥
گُرمُکھِ ساچُ رکھِیا اُر دھارِ --	----	ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥

گُرمُکھِ جگُ جِیتا جمکالُ مارِ بِدارِ ـ ـ	----	ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥
گُرمُکھِ درگہ ن آوے ہارِ ـ ـ	----	ਗੁਰਮੁਖਿ ਦਰਗਹ ਨ ਆਵੈ ਹਾਰਿ ॥
گُرمُکھِ میلِ مِلائے سو[1] جانڑے ـ ـ | [1]سو ـ	----	ਗੁਰਮੁਖਿ ਮੇਲਿ ਮਿਲਾਏ ਸੁੋ ਜਾਣੈ ॥
نانک گُرمُکھِ سبدِ پچھانڑے ـ ـ71ـ ـ	----	ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥
سبدے کا نِبیڑا سُنڑِ تُو اَئُدھو بِنُ ناوے جوگُ ن ہوئی ـ ـ	----	ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
نامے راتے اندِنُ ماتے نامَے تے سُکھُ ہوئی ـ ـ	----	ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥
نامَے ہی تے سبھُ پرگٹُ ہووَے نامے سوجھی پائی ـ ـ	----	ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
بِنُ ناوَے بھیکھ کرہِ بہُتیرے سچے آپِ کھُیائی ـ ـ	----	ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥
ستِگُر تے نامُ پائیئَے اَئُدھو جوگ جُگتِ تا ہوئی ـ ـ	----	ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥
کرِ بیچارُ منِ دیکھہُ نانک بِنُ ناوَے مُکتِ ن ہوئی ـ ـ72ـ ـ	----	ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥

تیری گت مِت تُوہے جانڑہِ کِیا کو آکھِ وکھانڑَے --	----	ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥
تُو آپے گُپتا آپے پرگٹُ آپے سبھِ رنگ مانڑَے --	----	ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥
سادھِک سِدھ گُرو بہ چیلے کھوجت پھِرہِ پھُرمانڑَے[1] -- | [1]فُرمانڑَے-	----	ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥
ماگہِ نامُ پاءِ اِہ بھِکھیا تیرے درسن کءُ کُربانڑَے[1] -- | [1]قُربانڑَے-	----	ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥
ابِناسی پَربھِ کھیلُ رچائِیا گُرمُکھِ سوجھی ہوئی --	----	ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥
نانک سبھِ جُگ آپے ورتے دُوجا اورُ ن کوئی --73--1--	----	ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥
ੴ سَتِگُر پَرسادِ --	----	ੴ ਸਤਿਗੁਰ ਪ੍ਰਸਾਦਿ ॥
رامکلی کی وار مہلا[1] 3 -- | [1]محلا-	Page# [947]	ਰਾਮਕਲੀ ਕੀ ਵਾਰ ਮਹਲਾ ੩ ॥
جودھے ویرے پُوربانڑی کی دھُنی --	----	ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥
سلوکُ م: 3 --	----	ਸਲੋਕੁ ਮਃ ੩ ॥
ستِگُرُ سہجے دا کھیتُ ہے جِس نو لائے بھاءُ --	----	ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥

ناءُ بیجے ناءُ اُگوے نامے رہے سماءِ --	----	ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥
ہئُمے ایہو بیجُ ہے سہسا گِئیا وِلاءِ --	----	ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥
نا کِچھُ بیجے ن اُگوے جو بکھسے[1] سو کھاءِ -- | [1] بخشے۔	----	ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥
انّبھے سیتی انّبھُ رلیا بہُڑِ ن نِکسِیا جاءِ --	----	ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥
نانک گُرمُکھِ چلتُ ہے ویکھہُ لوکا آءِ --	----	ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥
لوکُ کِ وکھے بپُڑا جِس نو سوجھی ناہِ --	----	ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥
جِسُ ویکھالے سو وکھے جِسُ وسِیا من ماہِ --1--	----	ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥
م: 3 --	----	ਮਃ ੩ ॥
منمُکھُ دُکھ کا کھیتُ ہے دُکھُ بیجے دُکھُ کھاءِ --	----	ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥
دُکھ وِچ جنّمے دُکھِ مرے ہئُمے کرت وِہاءِ --	----	ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥

آونُ جانُ ن سُجھئی اندّھا اندّھُ کماءِ --	----	ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥
جو دیوےَ تِسےَ ن جانٔئی دِتے کءُ لپٹاءِ --	----	ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥
نانکؔ پُورب لِکھیا کماوݨا اورُ ن کرݨا جاءِ --2--	----	ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥
م:3 --	----	ਮਃ ੩ ॥
ستِگُرِ مِلۓ سدا سُکھُ جِس نو آپے میلے سوءِ --	----	ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥
سُکھےَ ایہُ بِبیکُ ہےَ انّترُ نِرمل ہوءِ --	----	ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥
اگیان کا بھرّمُ کٹیۓ گِیانُ پراپتِ ہوءِ --	----	ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥
نانکؔ ایکو ندری آئِیا جہ دیکھا تہ سوءِ --3--	----	ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥
پئُڑی --	----	ਪਉੜੀ ॥
سچےَ تکھتُ[1] رچائِیا بیَسݨ کءُ جانْئی -- | [1]تخت۔	----	ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥	----	سبھُ کِچھُ آپے آپِ ہے گُر سبدِ سُنائی --
ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥	----	آپے کُدرتِ[1] ساجِیئنُ کرِ مہل[2] سرائی -- | [1]قُدرتِ- [2]محل-
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥	----	چنّدُ سُورجُ دُءِ چانݨے پُوری بݨت بݨائی --
ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥	----	آپے ویکھے سُݨے آپِ گُر سبدِ دھِیائی --1--
ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥	----	واہُ واہُ سچے پاتِساہ[1] تُو سچی نائی --1-- رہاءُ -- | [1]پاتِشاہ-
ਸਲੋਕੁ ॥	----	سلوکُ --
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥	----	کبیر مہِدی کرِ کے گھالِیا آپُ پِیساءِ پِیساءِ --
ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥	----	تےَ سہ بات ن پُچھِیا کبہُو ن لائی پاءِ --1--
ਮਃ ੩ ॥	----	م: 3 --
ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥	----	نانک مہِدی کرِ کے رکھِیا سو سہُ ندرِ کرےءِ --

آپے پیسے آپے گھسے آپے ہی لاءِ لئیءِ --	----	ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥
اِہُ پِرم پیالا کھسم[1] کا جے بھاوے تے دےءِ --2-- |	----	ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥
[1]خصم-		
پئُڑی --	----	ਪਉੜੀ ॥
ویکی سّرِسٹِ اُپائیئُن سبھ ہُکمِ[1] آوے جاءِ سماہی -- | [1]حکمِ-	----	ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥
آپے ویکھِ وِگسدا دُوجا کو ناہی --	----	ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥
جِءُ بھاوے تِءُ رکھُ تُو گُر سبدِ بُجھاہی --	----	ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥
سبھنا تیرا جورُ[1] ہے جِءُ بھاوے تِوے چلاہی -- | [1]زورُ-	----	ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥
تُدھُ جیوڈُ مے ناہِ کو کِسُ آکھِ سُݨائی --2--	----	ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥
سلوکُ م: 3 --	----	ਸਲੋਕੁ ਮਃ ੩ ॥
بھرمِ بھُلائی سبھُ جگُ پھِری پھاوی ہوئی بھالِ --	----	ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥

سو سہُ سانْتِ ن دیوئی کِیا چلےَ تِس نالِ --	----	ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥
گُر پرسادی ہرِ دھِیائیئےَ انّترِ رکھیِئےَ اُر دھارِ --	Page# [948]	ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥
نانک گھرِ بیَٹھِیا سہُ پائِیا جا کِرپا کیِتی کرتارِ --1--	----	ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥
م: 3 --	----	ਮਃ ੩ ॥
دھنّدھا دھاوت دِنُ گئِیا رَیݨِ گوائی سوءِ --	----	ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
کوُڑُ بولِ بِکھُ کھائِیا منمُکھِ چلِیا روءِ --	----	ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
سِرے اُپرِ جم ڈنّڈُ ہے دوُجےَ بھاءِ پتِ کھوءِ --	----	ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥
ہرِ نامُ کدے ن چیتِئو پھِرِ آوݨ جاݨا ہوءِ --	----	ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥
گُر پرسادی ہرِ منِ وسےَ جم ڈنّڈُ ن لاگےَ کوءِ --	----	ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥
نانک سہجے مِلِ رہے کرمِ پراپتِ ہوءِ --2--	----	ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥

پئُڑی --	----	ਪਉੜੀ ॥
اِکِ آپنْی سِپھتی[1] لائِئنُ دے سِتگُر متی -- | صِفتی[1]-	----	ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥
اِکنا نو ناءُ بکھسِئونُ[1] استھِرُ ہرِ ستی -- | بخشِئونُ[1]-	----	ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥
پئُنْ پانْی بَیسنّترو ہُکمِ[1] کرہِ بھگتی -- | حُکمِ[1]-	----	ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥
اینا نو بھءُ اگلا پُوری بنْت بنْتی --	----	ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥
سبھُ اِکو ہُکمُ[1] ورتدا منّنِئےَ سُکھُ پائی --3-- | حُکمُ[1]-	----	ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥
سلوکُ --	----	ਸਲੋਕੁ ॥
کبِیر کسئُٹی رام کی جھُوٹھا ٹکےَ ن کوءِ --	----	ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
رام کسئُٹی سو سہےَ جو مرجِیوا ہوءِ --1--	----	ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥
م: 3 --	----	ਮः ੩ ॥
کِءُ کرِ اِہُ منُ مارِیےَ کِءُ کرِ مِرتکُ ہوءِ --	----	ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥

کہِیا سبدُ ن مانئی
ہئُمےَ چھڈےَ ن کوءِ --

ਕਹਿਆ ਸਬਦੁ ਨ ਮਾਨਈ
ਹਉਮੈ ਛਡੈ ਨ ਕੋਇ ॥

گُر پرسادی ہئُمےَ چھُٹےَ
جِیون مُکتُ سو ہوءِ --

ਗੁਰ ਪਰਸਾਦੀ ਹਉਮੈ ਛੁਟੈ
ਜੀਵਨ ਮੁਕਤੁ ਸੋ ਹੋਇ ॥

نانک جِس نو بکھسے[1] تِسُ ملےَ
تِسُ بِگھنُ ن لاگےَ کوءِ --2-- | [1]بخشے

ਨਾਨਕ ਜਿਸ ਨੋ ਬਖਸੇ ਤਿਸੁ ਮਿਲੈ
ਤਿਸੁ ਬਿਘਨੁ ਨ ਲਾਗੈ ਕੋਇ ॥੨॥

م: 3 --

ਮਃ ੩ ॥

جِیوت مرنا سبھُ کو کہےَ
جِیون مُکتِ کِءُ ہوءِ --

ਜੀਵਤ ਮਰਣਾ ਸਭੁ ਕੋ ਕਹੈ
ਜੀਵਨ ਮੁਕਤਿ ਕਿਉ ਹੋਇ ॥

بھےَ کا سنّجمُ جے کرے
دارُو بھاءُ لائیءِ --

ਭੈ ਕਾ ਸੰਜਮੁ ਜੇ ਕਰੇ
ਦਾਰੂ ਭਾਉ ਲਾਏਇ ॥

اندِنُ گُن گاوےَ سُکھ سہجے
بِکھُ بھوجلُ نامِ ترےءِ --

ਅਨਦਿਨੁ ਗੁਣ ਗਾਵੈ ਸੁਖ ਸਹਜੇ
ਬਿਖੁ ਭਵਜਲੁ ਨਾਮਿ ਤਰੇਇ ॥

نانک گُرمُکھِ پائیئےَ
جا کءُ ندرِ کرےءِ --3--

ਨਾਨਕ ਗੁਰਮੁਖਿ ਪਾਈਐ
ਜਾ ਕਉ ਨਦਰਿ ਕਰੇਇ ॥੩॥

پئُڑی --

ਪਉੜੀ ॥

دوجا بھاءُ رچائِئونُ
ترےَ گُنْ ورتارا --

ਦੂਜਾ ਭਾਉ ਰਚਾਇਓਨੁ
ਤ੍ਰੈ ਗੁਣ ਵਰਤਾਰਾ ॥

بّرہما بِسنُ مہیسُ اُپائِئنُ	----	ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ
ہُکمِ[1] کماونِ کارا -- | [1]حُکمِ-		ਹੁਕਮਿ ਕਮਾਵਨਿ ਕਾਰਾ ॥
پنّڈِت پڑدے جوتکی	----	ਪੰਡਿਤ ਪੜਦੇ ਜੋਤਕੀ
نا بُوجھہِ بیچارا --		ਨਾ ਬੂਝਹਿ ਬੀਚਾਰਾ ॥
سبھُ کِچھُ تیرا کھیلُ ہےَ	----	ਸਭੁ ਕਿਛੁ ਤੇਰਾ ਖੇਲੁ ਹੈ
سچُ سِرجنْہارا --		ਸਚੁ ਸਿਰਜਣਹਾਰਾ ॥
جِسُ بھاوےَ تِسُ بکھسِ[1] لیہِ	----	ਜਿਸੁ ਭਾਵੈ ਤਿਸੁ ਬਖਸਿ ਲੈਹਿ
سچِ سبدِ سمائی --4-- | [1]بخشِ-		ਸਚਿ ਸਬਦਿ ਸਮਾਈ ॥੪॥
سلوکُ م: 3 --	----	ਸਲੋਕੁ ਮਃ ੩ ॥
من کا جھُوٹھا جھُوٹھُ کماوےَ --	----	ਮਨ ਕਾ ਝੂਠਾ ਝੂਠੁ ਕਮਾਵੈ ॥
مائِیا نو پھِرےَ تپا سداوےَ --	----	ਮਾਇਆ ਨੋ ਫਿਰੈ ਤਪਾ ਸਦਾਵੈ ॥
بھرمے بھُولا سبھِ تیرتھ گہےَ --	----	ਭਰਮੇ ਭੂਲਾ ਸਭਿ ਤੀਰਥ ਗਹੈ ॥
اوہُ تپا کَیسے پرم گتِ لہےَ --	----	ਓਹੁ ਤਪਾ ਕੈਸੇ ਪਰਮ ਗਤਿ ਲਹੈ ॥
گُر پرسادی کو سچُ کماوےَ --	----	ਗੁਰ ਪਰਸਾਦੀ ਕੋ ਸਚੁ ਕਮਾਵੈ ॥
نانک سو تپا موکھنّترُ پاوےَ --1--	----	ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥
م: 3 --	----	ਮਃ ੩ ॥
سو تپا جِ اِہُ تپُ گھالے --	----	ਸੋ ਤਪਾ ਜਿ ਇਹੁ ਤਪੁ ਘਾਲੇ ॥
ستِگُر نو ملےَ سبدُ سمالے --	----	ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥
ستِگُر کی سیوا اِہُ تپُ پرواݨُ --	----	ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥

نانکؔ سو تپا درگہِ پاوے مانُ --2--	----	ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥
پئُڑی --	----	ਪਉੜੀ ॥
راتِ دِنس اُپائِئُن سنّسار کی ورتنِ --	----	ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਨਿ ॥
گُرمتی گھٹِ چانݨا آنیرُ بِناسنِ --	----	ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਨਿ ॥
ہُکمے[1] ہی سبھ ساجِیئُن رِویا سبھ ونِ ترِنِ -- | [1] حُکمے۔	Page# [949]	ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥
سبھُ کِچھُ آپے آپِ ہےَ گُرمُکھِ سدا ہرِ بھنِ --	----	ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥
سبدے ہی سوجھی پئی سچےَ آپِ بُجھائی --5--	----	ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥
سلوکُ م: 3 --	----	ਸਲੋਕ ਮਃ ੩ ॥
ابھِیاگت ایہِ ن آکھِیئنِ جِن کے چِت مہِ بھرمُ --	----	ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
تِس دےَ دِتےَ نانکا تیہو جیہا دھرمُ --	----	ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
ابھےَ نِرنّجنُ پرم پدُ تا کا بھُوکھا ہوءِ --	----	ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥

تِس کا بھوجنُ نانکا وِرلا پاۓ کوءِ --1--	----	ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥
م: 3 --	----	ਮਃ ੩ ॥
ابھِیاگت ایہِ ن آکھیئنِ جِ پر گھرِ بھوجنُ کرینِ --	----	ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥
اُدرےَ کارنِٹ آپنٹے بہلے بھیکھِ کرینِ --	----	ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥
ابھِیاگت سیئی نانکا جِ آتم گئُٹُ کرینِ --	----	ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥
بھالِ لہنِ سہُ آپنٹا نِج گھرِ رہنٹُ کرینِ --2--	----	ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥
پئُڑی --	----	ਪਉੜੀ ॥
انّبرُ دھرتِ وِچھوڑِئنُ وِچِ سچا اسراءُ --	----	ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥
گھرُ درُ سبھو سچُ ہےَ جِسُ وِچِ سچا ناءُ --	----	ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥
سبھُ سچا ہُکمُ[1] ورتدا گُرمُکھِ سچِ سماءُ -- | [1]حُکمُ-	----	ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥

سچا آپِ تکھتُ[1] سچا
بہِ سچا کرے نِیاءُ -- | [1]تخت-

ਸਚਾ ਆਪਿ ਤਖਤੁ ਸਚਾ
ਬਹਿ ਸਚਾ ਕਰੇ ਨਿਆਉ ॥

سبھُ سچو سچُ ورتدا
گُرمُکھِ الکھُ لکھائی --6--

ਸਭੁ ਸਚੋ ਸਚੁ ਵਰਤਦਾ
ਗੁਰਮੁਖਿ ਅਲਖੁ ਲਖਾਈ ॥੬॥

سلوکُ م: 3 --

ਸਲੋਕੁ ਮਃ ੩ ॥

رَیݨائِر ماہِ اننّتُ ہے
کُوڑی آوے جاءِ --

ਰੈਣਾਇਰ ਮਾਹਿ ਅਨੰਤੁ ਹੈ
ਕੂੜੀ ਆਵੈ ਜਾਇ ॥

بھاݨےَ چلےَ آپݨےَ
بہُتی لہےَ سجاءِ[1] -- | [1]سزاءِ-

ਭਾਣੈ ਚਲੈ ਆਪਣੈ
ਬਹੁਤੀ ਲਹੈ ਸਜਾਇ ॥

رَیݨائِر مہِ سبھُ کِچھُ ہے
کرمی پلےَ پاءِ --

ਰੈਣਾਇਰ ਮਹਿ ਸਭੁ ਕਿਛੁ ਹੈ
ਕਰਮੀ ਪਲੈ ਪਾਇ ॥

نانک نءُ نِدھِ پائیئےَ
جے چلےَ تِسےَ رجاءِ[1] --1-- | [1]رضاءِ-

ਨਾਨਕ ਨਉ ਨਿਧਿ ਪਾਈਐ
ਜੇ ਚਲੈ ਤਿਸੈ ਰਜਾਇ ॥੧॥

م: 3 --

ਮਃ ੩ ॥

سہجے ستِگُرُ ن سیوِئو
وِچِ ہئُمےَ جنمِ بِناسُ --

ਸਹਜੇ ਸਤਿਗੁਰੁ ਨ ਸੇਵਿਓ
ਵਿਚਿ ਹਉਮੈ ਜਨਮਿ ਬਿਨਾਸੁ ॥

رسنا ہرِ رسُ ن چکھِئو
کملُ ن ہوئِئو پرگاسُ --

ਰਸਨਾ ਹਰਿ ਰਸੁ ਨ ਚਖਿਓ
ਕਮਲੁ ਨ ਹੋਇਓ ਪਰਗਾਸੁ ॥

ਬਿਖੁ ਖਾਧੀ ਮਨਮੁਖੁ ਮੁਆ
ਮਾਇਆ ਮੋਹਿ ਵਿਣਾਸੁ ॥

بِکھُ کھادھی منمُکھُ مُیا
مائِیا موہِ وِݨاسُ --

ਇਕਸੁ ਹਰਿ ਕੇ ਨਾਮ ਵਿਣੁ
ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

اِکسُ ہرِ کے نام وِݨُ
دھ٘رِگُ جیوݨُ دھ٘رِگُ واسُ --

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ
ਤਾ ਹੋਵੈ ਦਾਸਨਿ ਦਾਸੁ ॥

جا آپے ندرِ کرے پ٘ربھُ سچا
تا ہووے داسنِ داسُ --

ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ
ਕਬਹਿ ਨ ਛੋਡੈ ਪਾਸੁ ॥

تا اندِنُ سیوا کرے ستِگُرو کی
کبہِ ن چھوڈے پاسُ --

ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ
ਤਿਉ ਵਿਚੇ ਗਿਰਹ ਉਦਾਸੁ ॥

جِءُ جل مہِ کملُ الپتو ورتے
تِءُ وِچے گِرہ اُداسُ --

ਜਨ ਨਾਨਕ ਕਰੇ ਕਰਾਇਆ ਸਭੁ ਕੋ
ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥

جن نانک کرے کرائِیا سبھُ کو
جِءُ بھاوے تِو ہرِ گُݨتاسُ --2--

ਪਉੜੀ ॥

پئُڑی --

ਛਤੀਹ ਜੁਗ ਗੁਬਾਰੁ ਸਾ
ਆਪੇ ਗਣਤ ਕੀਨੀ ॥

چھتِیہ جُگ گُبارُ[1] سا
آپے گݨت کینی --

ਆਪੇ ਸ੍ਰਿਸਟਿ ਸਭ ਸਾਜੀਅਨੁ
ਆਪਿ ਮਤਿ ਦੀਨੀ ॥

آپے س٘رِسٹِ سبھ ساجِیئنُ
آپِ متِ دِینی --

ਸਿਮ੍ਰਿਤਿ ਸਾਸਤ ਸਾਜਿਅਨੁ
ਪਾਪ ਪੁੰਨ ਗਣਤ ਗਣੀਨੀ ॥

سِم٘رتِ ساست ساجِئنُ
پاپ پُنّ گݨت گݨینی --

[1] غُبارُ-

جِسُ بُجھائے سو بُجھسی
سچے سبدِ پتِینی --

ਜਿਸੁ ਬੁਝਾਏ ਸੋ ਬੁਝਸੀ
ਸਚੈ ਸਬਦਿ ਪਤੀਨੀ ॥

سبھُ آپے آپِ ورتدا
آپے بکھِس[1] مِلائی --7-- | [1]بخشِ-

ਸਭੁ ਆਪੇ ਆਪਿ ਵਰਤਦਾ
ਆਪੇ ਬਖਸਿ ਮਿਲਾਈ ॥੭॥

سلوک م: 3 --

ਸਲੋਕ ਮਃ ੩ ॥

اِہُ تنُ سبھو رتُ ہے
رتُ بِنُ تنّنُ ن ہوءِ --

ਇਹੁ ਤਨੁ ਸਭੋ ਰਤੁ ਹੈ
ਰਤੁ ਬਿਨੁ ਤੰਨੁ ਨ ਹੋਇ ॥

جو سہِ رتے آپݨے
تِن تنِ لوبھ رتُ ن ہوءِ --

ਜੋ ਸਹਿ ਰਤੇ ਆਪਣੈ
ਤਿਨ ਤਨਿ ਲੋਭ ਰਤੁ ਨ ਹੋਇ ॥

بھَے پئِۓ تنُ کھِینُ ہوءِ
لوبھ رتُ وِچہُ جاءِ --

ਭੈ ਪਇਐ ਤਨੁ ਖੀਣੁ ਹੋਇ
ਲੋਭ ਰਤੁ ਵਿਚਹੁ ਜਾਇ ॥

جِءُ بَیسنّترِ دھاتُ سُدھ ہوءِ
تِءُ ہرِ کا بھءُ دُرمتِ مَیلُ گواءِ --

ਜਿਉ ਬੈਸੰਤਰਿ ਧਾਤੁ ਸੁਧੁ ਹੋਇ
ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

Page# [950]

نانک تے جن سوہݨے
جو رتے ہرِ رنّگُ لاءِ --1--

ਨਾਨਕ ਤੇ ਜਨ ਸੋਹਣੇ
ਜੋ ਰਤੇ ਹਰਿ ਰੰਗੁ ਲਾਇ ॥੧॥

م: 3 --

ਮਃ ੩ ॥

رامکلی رامُ منِ وسِیا
تا بنِیا سِیگارُ --

ਰਾਮਕਲੀ ਰਾਮੁ ਮਨਿ ਵਸਿਆ
ਤਾ ਬਨਿਆ ਸੀਗਾਰੁ ॥

گُر کےَ سبدِ کملُ بِگسِیا
تا سئُپِیا بھگتِ بھنّڈارُ --

ਗੁਰ ਕੈ ਸਬਦਿ ਕਮਲੁ ਬਿਗਸਿਆ
ਤਾ ਸਉਪਿਆ ਭਗਤਿ ਭੰਡਾਰੁ ॥

بھرمُ گِئیا تا جاگِیا
چُوکا اگِیان انّدھارُ --

ਭਰਮੁ ਗਇਆ ਤਾ ਜਾਗਿਆ
ਚੂਕਾ ਅਗਿਆਨ ਅੰਧਾਰੁ ॥

تِس نو رُوپُ اتِ اگلا
جِسُ ہرِ نالِ پِیارُ --

ਤਿਸ ਨੋ ਰੂਪੁ ਅਤਿ ਅਗਲਾ
ਜਿਸੁ ਹਰਿ ਨਾਲਿ ਪਿਆਰੁ ॥

سدا روےَ پِرُ آپݨا
سوبھاوںّتی نارِ --

ਸਦਾ ਰਵੈ ਪਿਰੁ ਆਪਣਾ
ਸੋਭਾਵੰਤੀ ਨਾਰਿ ॥

منمُکھِ سِیگارُ ن جاݨنی
جاسنِ جنمُ سبھُ ہارِ --

ਮਨਮੁਖਿ ਸੀਗਾਰੁ ਨ ਜਾਣਨੀ
ਜਾਸਨਿ ਜਨਮੁ ਸਭੁ ਹਾਰਿ ॥

بِنُ ہرِ بھگتی سِیگارُ کرہِ
نِت جنّمہِ ہوءِ کھُیارُ[1] -- | [1]خُیارُ-

ਬਿਨੁ ਹਰਿ ਭਗਤੀ ਸੀਗਾਰੁ ਕਰਹਿ
ਨਿਤ ਜੰਮਹਿ ਹੋਇ ਖੁਆਰੁ ॥

سَیسارےَ وِچِ سوبھ ن پائِنی
اگےَ جِ کرے سُ جاݨےَ کرتارُ --

ਸੈਸਾਰੈ ਵਿਚਿ ਸੋਭ ਨ ਪਾਇਨੀ
ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥

نانک سچا ایکُ ہےَ
دُہُ وِچِ ہےَ سنّسارُ --

ਨਾਨਕ ਸਚਾ ਏਕੁ ਹੈ
ਦੁਹੁ ਵਿਚਿ ਹੈ ਸੰਸਾਰੁ ॥

چنّگےَ منّدےَ آپِ لائِئنُ
سو کرنِ جِ آپِ کرائے کرتارُ --2--

ਚੰਗੈ ਮੰਦੈ ਆਪਿ ਲਾਇਅਨੁ
ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥

م: 3 --

ਮਃ ੩ ॥

بِنُ ستِگر سیوے سانْتِ ن آوئی دُوجی ناہی جاءِ --	----	ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥
جے بہُتیرا لوچیۓ وِݨُ کرما پائِیا ن جاءِ --	----	ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥
انّترِ لوبھُ وِکارُ ہےَ دُوجےَ بھاءِ کھُیاءِ --	----	ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥
تِن جنّمݨُ مرݨُ ن چُکئی ہئُمےَ وِچِ دُکھُ پاءِ --	----	ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥
جِنی ستِگر سِءُ چِتُ لائِیا سو کھالی[1] کوئی ناہِ -- | [1]خالی-	----	ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥
تِن جم کی تلب[1] ن ہووئی نا اوءِ دُکھ سہاہِ -- | [1]طلب-	----	ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥
نانک گُرمُکھِ اُبرے سچےَ سبدِ سماہِ --3--	----	ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥
پئُڑی --	----	ਪਉੜੀ ॥
آپِ الِپتُ سدا رہےَ ہورِ دھنّدھےَ سبھِ دھاوہِ --	----	ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥
آپِ نِہچلُ اچلُ ہےَ ہورِ آوہِ جاوہِ --	----	ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥

سدا سدا ہرِ دھیائیۓ گُرمُکھِ سُکھُ پاوہِ ـــ	ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥
نِج گھرِ واسا پائیۓ سچِ سِپھتِ[1] سماوہِ ـــ | [1]صِفت ـ	ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥
سچا گہِر گنّبھیرُ ہے گُر سبدِ بُجھائی ـــ8ـــ	ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥
سلوک م: 3 ـــ	ਸਲੋਕ ਮਃ ੩ ॥
سچا نامُ دھیاءِ تُوٗ سبھو ورتے سچُ ـــ	ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥
نانک ہُکمے[1] جو بُجھے سو پھلُ پاۓ سچُ ـــ | [1]حُکمے ـ	ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥
کتھنی بدنی کرتا پھرے ہُکمُ[1] ن بُوجھے سچُ ـــ | [1]حُکمُ ـ	ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥
نانک ہرِ کا بھاݨا منّنے سو بھگتُ ہوءِ وِݨُ منّنے کچُ نِکچ ـــ1ـــ	ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥
م: 3 ـــ	ਮਃ ੩ ॥
منمُکھ بولِ ن جاݨنی اونا اندرِ کامُ کرودھُ اہنکارُ ـــ	ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

اوءِ تھاءُ کُتھاءُ ن جاݨنی اُن انّترِ لوبھُ وِکارُ --	----	ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥
اوءِ آپݨےَ سُیاءِ آءِ بہِ گلا کرہِ اونا مارے جمُ جنّدارُ --	----	ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥
اگےَ درگہ لیکھےَ منّگِئےَ مارِ کھُیارُ[1] کیِچہِ کوڑِیار -- | [1]خُیارُ-	----	ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੁੜਿਆਰ ॥
ایہ کوڑےَ کی ملُ کِءُ اُترےَ کوئی کڈھہُ اِہُ وِیچارُ --	----	ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥
ستِگرُ ملےَ تا نامُ دِڑاۓ سبھِ کِلوِکھ کٹݨہارُ --	----	ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥
نامُ جپے نامو آرادھے تِسُ جن کءُ کرہُ سبھِ نمسکارُ --	----	ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥
ملُ کوڑی نامِ اُتارِیئنُ جپِ نامُ ہویا سچِیارُ --	----	ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥
جن نانک جِس دے ایہِ چلت ہہِ سو جِیوءُ دیوݨہارُ --2--	Page# [951]	ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
پئُڑی --	----	ਪਉੜੀ ॥
تُدھُ جیوڈُ داتا ناہِ کِسُ آکھِ سُݨائیۓَ --	----	ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥

گُر پرسادی پاءِ
جِتھہُ ہئُمےَ جائیئےَ --

ਗੁਰ ਪਰਸਾਦੀ ਪਾਇ
ਜਿਥਹੁ ਹਉਮੈ ਜਾਈਐ ॥

رس کس سادا باہرا
سچی وڈِیائیئےَ --

ਰਸ ਕਸ ਸਾਦਾ ਬਾਹਰਾ
ਸਚੀ ਵਡਿਆਈਐ ॥

جِس نوں بکھسے[1] تِسُ دےءِ
آپِ لۓ مِلائیئےَ -- | [1] بخشے

ਜਿਸ ਨੋ ਬਖਸੇ ਤਿਸੁ ਦੇਇ
ਆਪਿ ਲਏ ਮਿਲਾਈਐ ॥

گھٹ انّترِ انمرِتُ رکھِئونُ
گُرمُکھِ کِسےَ پِیائی --9--

ਘਟ ਅੰਤਰਿ ਅੰਮ੍ਰਿਤੁ ਰਖਿਓਨੁ
ਗੁਰਮੁਖਿ ਕਿਸੈ ਪਿਆਈ ॥੯॥

سلوک م: 3 --

ਸਲੋਕ ਮਃ ੩ ॥

بابانِّیا کہانِّیا
پُت سپُت کرینِ --

ਬਾਬਾਣੀਆ ਕਹਾਣੀਆ
ਪੁਤ ਸਪੁਤ ਕਰੇਨਿ ॥

جِ ستِگُر بھاوےَ سُ منّنِ لَینِ
سیئی کرم کرینِ --

ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ
ਸੇਈ ਕਰਮ ਕਰੇਨਿ ॥

جاءِ پُچھہُ سِمرِتِ ساست بِیاس سُک نارد
بچن سبھ سرِسٹِ کرینِ --

ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ
ਬਚਨ ਸਭ ਸ੍ਰਿਸਟਿ ਕਰੇਨਿ ॥

سچےَ لاۓ سچِ لگے
سدا سچُ سمالینِ --

ਸਚੈ ਲਾਏ ਸਚਿ ਲਗੇ
ਸਦਾ ਸਚੁ ਸਮਾਲੇਨਿ ॥

نانک آۓ سے پرواݨُ بھۓ
جِ سگلے کُل تارینِ --1--

ਨਾਨਕ ਆਏ ਸੇ ਪਰਵਾਣੁ ਭਏ
ਜਿ ਸਗਲੇ ਕੁਲ ਤਾਰੇਨਿ ॥੧॥

م: 3 --	----	ਮਃ ੩ ॥
گُرو جِنا کا انّدھُلا سِکھ بھی انّدھے کرم کرینِ --	----	ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥
اوءِ بھانےَ چلنِ آپنےَ نِت جھُوٹھو جھُوٹھُ بولینِ --	----	ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥
کوُڑُ کُستُ کماودے پرنِنّدا سدا کرینِ --	----	ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥
اوءِ آپِ ڈُبے پرنِنّدکا سگلے کُل ڈوبینِ --	----	ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥
نانکؕ جِتُ اوءِ لائے تِتُ لگے اُءِ بپُڑے کِیا کرینِ --2--	----	ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥
پئُڑی --	----	ਪਉੜੀ ॥
سبھ ندری انّدرِ رکھدا جیتی سِسٹِ سبھ کیِتی --	----	ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥
اِکِ کوُڑِ کُستِ لائِئنُ منمُکھ وِگُوتی --	----	ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥
گُرمُکھِ سدا دھِیائیِئےَ انّدرِ ہرِ پ٘رِیتی --	----	ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥

جِن کےُ پوتےَ پُنّنُ ہےَ تِنّہ واتِ سِپیتی ـ ـ	----	ਜਿਨ ਕਉ ਪੋਤੈ ਪੁੰਨੁ ਹੈ ਤਿਨ੍ ਵਾਤਿ ਸਿਪੀਤੀ ॥
نانکُ نامُ دھِیائیِۓَ سچُ سِپھتِ[1] سنائی ـ ـ10ـ ـ | [1]صِفتِ ـ	----	ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥
سلوکُ م: 1 ـ ـ	----	ਸਲੋਕੁ ਮਃ ੧ ॥
ستی پاپُ کرِ ستُ کماہِ ـ ـ	----	ਸਤੀ ਪਾਪੁ ਕਰਿ ਸਤੁ ਕਮਾਹਿ ॥
گُر دِیکھیا گھرِ دیونڑ جاہِ ـ ـ	----	ਗੁਰ ਦੀਖਿਆ ਘਰਿ ਦੇਵਣ ਜਾਹਿ ॥
اِستری پُرکھےَ کھٹِۓَ بھاءُ ـ ـ	----	ਇਸਤਰੀ ਪੁਰਖੈ ਖਟਿਐ ਭਾਉ ॥
بھاوےَ آوءُ بھاوےَ جاءُ ـ ـ	----	ਭਾਵੈ ਆਵਉ ਭਾਵੈ ਜਾਉ ॥
ساستُ بیدُ ن مانےَ کوءِ ـ ـ	----	ਸਾਸਤੁ ਬੇਦੁ ਨ ਮਾਨੈ ਕੋਇ ॥
آپو آپےَ پُوجا ہوءِ ـ ـ	----	ਆਪੋ ਆਪੈ ਪੂਜਾ ਹੋਇ ॥
کاجی[1] ہوءِ کےَ بہےَ نِیاءِ ـ ـ | [1]قاضی ـ	----	ਕਾਜੀ ਹੋਇ ਕੈ ਬਹੈ ਨਿਆਇ ॥
پھیرے تسبی کرے کھُداءِ[1] ـ ـ | [1]خُداءِ ـ	----	ਫੇਰੇ ਤਸਬੀ ਕਰੇ ਖੁਦਾਇ ॥
وڈی لےَ کےَ ہکُ[1] گوائے ـ ـ | [1]حقُ ـ	----	ਵਡੀ ਲੈ ਕੈ ਹਕੁ ਗਵਾਏ ॥
جے کو پُچھےَ تا پڑِ سُنڑائے ـ ـ	----	ਜੇ ਕੋ ਪੁਛੈ ਤਾ ਪੜਿ ਸੁਣਾਏ ॥
تُرکُ منّترُ کنِ رِدےَ سماہِ ـ ـ	----	ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥
لوکُ مُہاوہِ چاڑی کھاہِ ـ ـ	----	ਲੋਕ ਮੁਹਾਵਹਿ ਚਾੜੀ ਖਾਹਿ ॥
چئُکا دے کےَ سُچا ہوءِ ـ ـ	----	ਚਉਕਾ ਦੇ ਕੈ ਸੁਚਾ ਹੋਇ ॥
اَیسا ہِنّدُو ویکھہُ کوءِ ـ ـ	----	ਐਸਾ ਹਿੰਦੂ ਵੇਖਹੁ ਕੋਇ ॥

جوگی گِرہی جٹا بھُوت --	----	ਜੋਗੀ ਗਿਰਹੀ ਜਟਾ ਬਿਭੂਤ ॥
آگےَ پاچھےَ رووہِ پُوت --	----	ਆਗੈ ਪਾਛੈ ਰੋਵਹਿ ਪੂਤ ॥
جوگُ ن پائِیا جُگتِ گوائی --	----	ਜੋਗੁ ਨ ਪਾਇਆ ਜੁਗਤਿ ਗਵਾਈ ॥
کِتُ کارنْ سِرِ چھائی پائی --	----	ਕਿਤੁ ਕਾਰਣਿ ਸਿਰਿ ਛਾਈ ਪਾਈ ॥
نانکُ کلِ کا ایہُ پروانْ --	----	ਨਾਨਕ ਕਲਿ ਕਾ ਏਹੁ ਪਰਵਾਣੁ ॥
آپے آکھنْ آپے جانْ --1--	----	ਆਪੇ ਆਖਣੁ ਆਪੇ ਜਾਣੁ ॥੧॥
م: 1 --	----	ਮਃ ੧ ॥
ہِنّدُو کےَ گھرِ ہِنّدُو آوےَ --	----	ਹਿੰਦੂ ਕੈ ਘਰਿ ਹਿੰਦੂ ਆਵੈ ॥
سُوتُ جنیئُو پڑِ گلِ پاوےَ --	----	ਸੂਤੁ ਜਨੇਊ ਪੜਿ ਗਲਿ ਪਾਵੈ ॥
سُوتُ پاءِ کرے بُرِیائی --	----	ਸੂਤੁ ਪਾਇ ਕਰੇ ਬੁਰਿਆਈ ॥
ناتا دھوتا تھاءِ ن پائی --	----	ਨਾਤਾ ਧੋਤਾ ਥਾਇ ਨ ਪਾਈ ॥
مُسلمانُ کرے وڈِیائی --	----	ਮੁਸਲਮਾਨੁ ਕਰੇ ਵਡਿਆਈ ॥
وِنُْ گُرپیرےَ کو تھاءِ ن پائی --	----	ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥
راہُ دساءِ اوتھےَ کو جاءِ --	Page# [952]	ਰਾਹੁ ਦਸਾਇ ਓਥੈ ਕੋ ਜਾਇ ॥
کرنْی باجھہُ بھِستِ ن پاءِ --	----	ਕਰਣੀ ਬਾਝਹੁ ਭਿਸਤਿ ਨ ਪਾਇ ॥
جوگی کےَ گھرِ جُگتِ دسائی --	----	ਜੋਗੀ ਕੈ ਘਰਿ ਜੁਗਤਿ ਦਸਾਈ ॥
تِتُ کارنْ کنِ مُنّدرا پائی --	----	ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥
مُنّدرا پاءِ پھرے سنّسارِ --	----	ਮੁੰਦ੍ਰਾ ਪਾਇ ਫਿਰੈ ਸੰਸਾਰਿ ॥

جتھے کتھےَ سِرجنٹہارُ --	----	ਜਿਥੈ ਕਿਥੈ ਸਿਰਜਣਹਾਰੁ ॥
جیتے جیء تیتے واٹائُو --	----	ਜੇਤੇ ਜੀਅ ਤੇਤੇ ਵਾਟਾਊ ॥
چِیری آئی ڈھِل ن کائُو --	----	ਚੀਰੀ ਆਈ ਢਿਲ ਨ ਕਾਊ ॥
اتھےَ جانٹےَ سُ جاءِ سِجانٹےَ --	----	ਏਥੈ ਜਾਣੈ ਸੁ ਜਾਇ ਸਿਞਾਣੈ ॥
ہورُ پھکڑُ ہِنّدُو مُسلمانٹےَ --	----	ਹੋਰੁ ਫਕੜੁ ਹਿੰਦੂ ਮੁਸਲਮਾਣੈ ॥
سبھنا کا دِرِ لیکھا ہوءِ --	----	ਸਭਨਾ ਕਾ ਦਰਿ ਲੇਖਾ ਹੋਇ ॥
کرنٹی باجھہُ ترےَ ن کوءِ --	----	ਕਰਣੀ ਬਾਝਹੁ ਤਰੈ ਨ ਕੋਇ ॥
سچو سچُ وکھانٹےَ کوءِ --	----	ਸਚੋ ਸਚੁ ਵਖਾਣੈ ਕੋਇ ॥
نانک اگےَ پُچھ ن ہوءِ --2--	----	ਨਾਨਕ ਅਗੈ ਪੁਛ ਨ ਹੋਇ ॥੨॥
پئُڑی --	----	ਪਉੜੀ ॥
ہرِ کا منّدرُ آکھیِئےَ کائِیا کوٹُ گڑُ --	----	ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥
انّدرِ لال جویہری گُرمُکھِ ہرِ نامُ پڑُ --	----	ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥
ہرِ کا منّدرُ سریرُ اتِ سوہنٹا ہرِ ہرِ نامُ دِڑُ --	----	ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥
منمُکھ آپِ کھُیائِئنُ مائِیا موہ نِت کڑُ --	----	ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥

سبھنا ساہِبُ[1] ایکُ ہےَ
پُورے بھاگِ پائِیا جائی ۔۔11۔۔ |

ਸਭਨਾ ਸਾਹਿਬੁ ਏਕੁ ਹੈ
ਪੂਰੈ ਭਾਗਿ ਪਾਇਆ ਜਾਈ ॥੧੧॥

[1]صاحِبُ۔

سلوکُ م: 1 ۔۔

ਸਲੋਕ ਮਃ ੧ ॥

نا ستِ دُکھِیا نا ستِ سُکھِیا
نا ستِ پاݨی جنّت پھِرہِ ۔۔

ਨਾ ਸਤਿ ਦੁਖੀਆ ਨਾ ਸਤਿ ਸੁਖੀਆ
ਨਾ ਸਤਿ ਪਾਣੀ ਜੰਤ ਫਿਰਹਿ ॥

نا ستِ مُونّڈ مُڈائی کیسی
نا ستِ پڑِیا دیس پھِرہِ ۔۔

ਨਾ ਸਤਿ ਮੁੰਡ ਮੁਡਾਈ ਕੇਸੀ
ਨਾ ਸਤਿ ਪੜਿਆ ਦੇਸ ਫਿਰਹਿ ॥

نا ستِ رُکھی بِرکھی پتھر
آپُ تچھاوہِ دُکھ سہہِ ۔۔

ਨਾ ਸਤਿ ਰੁਖੀ ਬਿਰਖੀ ਪਥਰ
ਆਪੁ ਤਛਾਵਹਿ ਦੁਖ ਸਹਹਿ ॥

نا ستِ ہستی بدھے سنّگل
نا ستِ گائی گھاہُ چرہِ ۔۔

ਨਾ ਸਤਿ ਹਸਤੀ ਬਧੇ ਸੰਗਲ
ਨਾ ਸਤਿ ਗਾਈ ਘਾਹੁ ਚਰਹਿ ॥

جِسُ ہتھِ سِدھِ دیوےَ جے سوئی
جِس نو دےءِ تِسُ آءِ ملےَ ۔۔

ਜਿਸੁ ਹਥਿ ਸਿਧਿ ਦੇਵੈ ਜੇ ਸੋਈ
ਜਿਸ ਨੋ ਦੇਇ ਤਿਸੁ ਆਇ ਮਿਲੈ ॥

نانک تا کءُ ملےَ وڈائی
جِسُ گھٹ بھِیترِ سبدُ روےَ ۔۔

ਨਾਨਕ ਤਾ ਕਉ ਮਿਲੈ ਵਡਾਈ
ਜਿਸੁ ਘਟ ਭੀਤਰਿ ਸਬਦੁ ਰਵੈ ॥

سبھِ گھٹ میرے ہءُ سبھنا انّدرِ
جِسہِ کھُیائی تِسُ کئُݨُ کہےَ ۔۔

ਸਭਿ ਘਟ ਮੇਰੇ ਹਉ ਸਭਨਾ ਅੰਦਰਿ
ਜਿਸਹਿ ਖੁਆਈ ਤਿਸੁ ਕਉਣੁ ਕਹੈ ॥

جِسہِ دِکھالا واٹڑی
تِسہِ بھُلاوےَ کئُݨُ ۔۔

ਜਿਸਹਿ ਦਿਖਾਲਾ ਵਾਟੜੀ
ਤਿਸਹਿ ਭੁਲਾਵੈ ਕਉਣੁ ॥

جِسہِ بھُلائی پنّدھ سِرِ تِسہِ دِکھاوے کئُنْ --1--	----	ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥
م: 1 --	----	ਮਃ ੧ ॥
سو گِرہی جو نِگّرہُ کرے --	----	ਸੋ ਗਿਰਹੀ ਜੋ ਨਿਗ੍ਰਹੁ ਕਰੈ ॥
جپُ تپُ سنّجمُ بھیکھیا کرے --	----	ਜਪੁ ਤਪੁ ਸੰਜਮੁ ਭੀਖਿਆ ਕਰੈ ॥
پُنّن دان کا کرے سرِیرُ --	----	ਪੁੰਨ ਦਾਨ ਕਾ ਕਰੇ ਸਰੀਰੁ ॥
سو گِرہی گنّگا کا نیِرُ --	----	ਸੋ ਗਿਰਹੀ ਗੰਗਾ ਕਾ ਨੀਰੁ ॥
بولے اِیسرُ ستِ سرُوپُ --	----	ਬੋਲੈ ਈਸਰੁ ਸਤਿ ਸਰੂਪੁ ॥
پرم تنّت مہِ ریکھ ن رُوپُ --2--	----	ਪਰਮ ਤੰਤ ਮਹਿ ਰੇਖ ਨ ਰੂਪੁ ॥੨॥
م: 1 --	----	ਮਃ ੧ ॥
سو اَئُدھُوتی جو دھوپے آپُ --	----	ਸੋ ਅਉਧੂਤੀ ਜੋ ਧੂਪੈ ਆਪੁ ॥
بھِکھیا بھوجنُ کرے سنّتاپُ --	----	ਭਿਖਿਆ ਭੋਜਨੁ ਕਰੈ ਸੰਤਾਪੁ ॥
اَئُہٹھ پٹّن مہِ بھیکھیا کرے --	----	ਅਉਹਠ ਪਟਣ ਮਹਿ ਭੀਖਿਆ ਕਰੈ ॥
سو اَئُدھُوتی سِو پُرِ چڑھے --	----	ਸੋ ਅਉਧੂਤੀ ਸਿਵ ਪੁਰਿ ਚੜੈ ॥
بولے گورکھُ ستِ سرُوپُ --	----	ਬੋਲੈ ਗੋਰਖੁ ਸਤਿ ਸਰੂਪੁ ॥
پرم تنّت مہِ ریکھ ن رُوپُ --3--	----	ਪਰਮ ਤੰਤ ਮਹਿ ਰੇਖ ਨ ਰੂਪੁ ॥੩॥
م: 1 --	----	ਮਃ ੧ ॥
سو اُداسی جِ پالے اُداسُ --	----	ਸੋ ਉਦਾਸੀ ਜਿ ਪਾਲੇ ਉਦਾਸੁ ॥

اردھ اُردھ کرے نِرنّجن واسُ --	----	ਅਰਧ ਉਰਧ ਕਰੇ ਨਿਰੰਜਨ ਵਾਸੁ ॥
چنّد سُورج کی پاۓ گنّڈھِ --	----	ਚੰਦ ਸੂਰਜ ਕੀ ਪਾਏ ਗੰਢਿ ॥
تِس اُداسی کا پڑےَ ن کنّدھُ --	----	ਤਿਸੁ ਉਦਾਸੀ ਕਾ ਪੜੈ ਨ ਕੰਧੁ ॥
بولےَ گوپی چنّدُ ستِ سرُوپُ --	----	ਬੋਲੈ ਗੋਪੀ ਚੰਦੁ ਸਤਿ ਸਰੂਪੁ ॥
پرم تنّت مہِ ریکھ ن رُوپُ --4--	----	ਪਰਮ ਤੰਤ ਮਹਿ ਰੇਖ ਨ ਰੂਪੁ ॥੪॥
م: 1 --	----	ਮਃ ੧ ॥
سو پاکھنّڈی جِ کائِیا پکھالے --	----	ਸੋ ਪਾਖੰਡੀ ਜਿ ਕਾਇਆ ਪਖਾਲੇ ॥
کائِیا کی اگنِ برّہمُ پرجالے --	----	ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥
سُپنےَ بِنّدُ ن دیئی جھرنا --	----	ਸੁਪਨੈ ਬਿੰਦੁ ਨ ਦੇਈ ਝਰਣਾ ॥
تِس پاکھنّڈی جرا ن مرنا --	----	ਤਿਸੁ ਪਾਖੰਡੀ ਜਰਾ ਨ ਮਰਣਾ ॥
بولےَ چرپٹُ ستِ سرُوپُ --	Page# [953]	ਬੋਲੈ ਚਰਪਟੁ ਸਤਿ ਸਰੂਪੁ ॥
پرم تنّت مہِ ریکھ ن رُوپُ --5--	----	ਪਰਮ ਤੰਤ ਮਹਿ ਰੇਖ ਨ ਰੂਪੁ ॥੫॥
م: 1 --	----	ਮਃ ੧ ॥
سو بیَراگی جِ اُلٹے برّہمُ --	----	ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥
گگن منّڈل مہِ روپےَ تھنّمُ --	----	ਗਗਨ ਮੰਡਲ ਮਹਿ ਰੋਪੈ ਥੰਮੁ ॥
اہِنِس انّترِ رہےَ دھِیانِ --	----	ਅਹਿਨਿਸਿ ਅੰਤਰਿ ਰਹੈ ਧਿਆਨਿ ॥
تے بیَراگی ست سمانِ --	----	ਤੇ ਬੈਰਾਗੀ ਸਤ ਸਮਾਨਿ ॥
بولےَ بھرتھرِ ستِ سرُوپُ --	----	ਬੋਲੈ ਭਰਥਰਿ ਸਤਿ ਸਰੂਪੁ ॥
پرم تنّت مہِ ریکھ ن رُوپُ --6--	----	ਪਰਮ ਤੰਤ ਮਹਿ ਰੇਖ ਨ ਰੂਪੁ ॥੬॥

م: 1 --	----	ਮਃ ੧ ॥
کِءُ مرے منّدا کِءُ جیوے جُگتِ --	----	ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥
کنّن پڑاءِ کِیا کھاجے بھُگتِ --	----	ਕੰਨ ਪੜਾਇ ਕਿਆ ਖਾਜੈ ਭੁਗਤਿ ॥
آستِ ناستِ ایکو ناءُ --	----	ਆਸਤਿ ਨਾਸਤਿ ਏਕੋ ਨਾਉ ॥
کئُڻُ سُ اکھرُ جِتُ رہے ہِیاءُ --	----	ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥
دھُوپ چھاو جے سم کرِ سہے --	----	ਧੂਪ ਛਾਵ ਜੇ ਸਮ ਕਰਿ ਸਹੈ ॥
تا نانکُ آکھے گُرُ کو کہے --	----	ਤਾ ਨਾਨਕੁ ਆਖੈ ਗੁਰੁ ਕੋ ਕਹੈ ॥
چھِء ورتارے ورتہِ پُوت --	----	ਛਿਅ ਵਰਤਾਰੇ ਵਰਤਹਿ ਪੂਤ ॥
نا سنّساری نا ائُدھُوت --	----	ਨਾ ਸੰਸਾਰੀ ਨਾ ਅਉਧੂਤ ॥
نِرنّکارِ جو رہے سماءِ --	----	ਨਿਰੰਕਾਰਿ ਜੋ ਰਹੈ ਸਮਾਇ ॥
کاہے بھیکھِیا منّگڻِ جاءِ --7--	----	ਕਾਹੇ ਭੀਖਿਆ ਮੰਗਣਿ ਜਾਇ ॥੭॥
پئُڑی --	----	ਪਉੜੀ ॥
ہرِ منّدرُ سوئی آکھیئے جِتھہُ ہرِ جاتا --	----	ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥
مانس دیہ گُر بچنی پائِیا سبھ آتم رامُ پچھاتا --	----	ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥
باہرِ مُولِ ن کھوجیئے گھر ماہِ بِدھاتا --	----	ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥

منمُکھ ہرِ منّدر کی سار ن جانٹنی تِنی جنمُ گواتا ۔۔	ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥
سبھ مہِ اِکُ ورتدا گُر سبدی پائِیا جائی ۔۔12۔۔	ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
سلوکُ م: 3 ۔۔	ਸਲੋਕ ਮਃ ੩ ॥
مُورکھُ ہووے سو سُنٹے مُورکھ کا کہنٹا ۔۔	ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥
مُورکھ کے کِیا لکھنٹ ہے کِیا مُورکھ کا کرنٹا ۔۔	ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
مُورکھُ اوہُ جِ مُگدھُ ہے اہنّکارے مرنٹا ۔۔	ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
ایتُ کمانٹے سدا دُکھُ دُکھ ہی مہِ رہنٹا ۔۔	ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
اتِ پِیارا پوے کھُوہِ کِہُ سنّجمُ کرنٹا ۔۔	ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
گُرمُکھِ ہوءِ سُ کرے وِچارُ اوسُ الِپتو رہنٹا ۔۔	ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
ہرِ نامُ جپے آپِ اُدھرے اوسُ پِچھے ڈُبدے بھی ترنٹا ۔۔	ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥

نانکؔ جو تِسُ بھاوےَ سو کرے جو دےءِ سُ سہنٹا --1--	----	ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥
م: 1 --	----	ਮਃ ੧ ॥
نانکُ آکھےَ رے منا سُنٹیےَ سِکھ سہی[1] -- | [1]صِہی-	----	ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
لیکھا ربُ منگّیسِیا بَیٹھا کڈھِ وہی --	----	ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
تلبا پئُسنِ آکِیا[1] باکی جِنا رہی -- | [1]آبِقِیا-	----	ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
اجرائِیلُ[1] پھریستا[2] ہوسی آءِ تئی -- | [1]عزرائِیلُ- [2]فریشتا-	----	ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
آونٹُ جانٹُ ن سُجھئی بھیڑی گلی پھہی --	----	ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
کوُڑ نِکھُٹے نانکا اوڑکِ سچِ رہی --2--	----	ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
پئُڑی --	----	ਪਉੜੀ ॥
ہرِ کا سبھُ سرِیرُ ہےَ ہرِ روِ رہِیا سبھُ آپےَ --	----	ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥

ہرِ کی کِیمتِ[1] ن پوےَ کِچھُ کہنڑُ ن جاپےَ -- | [1]قیمتِ-	----	ਹਰਿ ਕੀ ਕੀਮਤਿ ਨ ਪਵੈ ਕਿਛੁ ਕਹਣੁ ਨ ਜਾਪੈ ॥
گُر پرسادی سالاہیۓَ[1] ہرِ بھگتی راپےَ -- | [1]سالاحیۓَ-	----	ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥
سبھُ منُ تنُ ہرِیا ہوئِیا اہنّکارُ گواپےَ --	----	ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥
سبھُ کِچھُ ہرِ کا کھیلُ ہےَ گُرمُکھِ کسےَ بُجھائی --13--	----	ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥
سلوکُ م: 1 --	----	ਸਲੋਕੁ ਮਃ ੧ ॥
سہنّسر دان دے اِنّدرُ روئِیائِیا --	----	ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
پرس رامُ روۄےَ گھرِ آئِیا --	----	ਪਰਸ ਰਾਮੁ ਰੋਵੈ ਘਰਿ ਆਇਆ ॥
اجےَ سُ روۄےَ بھِیکھِیا کھاءِ --	----	ਅਜੈ ਸੁ ਰੋਵੈ ਭੀਖਿਆ ਖਾਇ ॥
اَیسی درگہ ملےَ سجاءِ[1] -- | [1]سزاءِ-	----	ਐਸੀ ਦਰਗਹ ਮਿਲੈ ਸਜਾਇ ॥
روۄےَ رامُ نِکالا بھئِیا --	----	ਰੋਵੈ ਰਾਮੁ ਨਿਕਾਲਾ ਭਇਆ ॥
سِیتا لکھمنڑُ وِچھُڑِ گئِیا --	----	ਸੀਤਾ ਲਖਮਣੁ ਵਿਛੁੜਿ ਗਇਆ ॥
روۄےَ دہسِرُ لنّک گواءِ --	Page# [954]	ਰੋਵੈ ਦਹਸਿਰੁ ਲੰਕ ਗਵਾਇ ॥
جِنِ سِیتا آدی ڈئُرُو واءِ --	----	ਜਿਨਿ ਸੀਤਾ ਆਦੀ ਡਉਰੂ ਵਾਇ ॥
روۄہِ پانْڈہ بھۓ مجُور[1] -- | [1]مزُورِ-	----	ਰੋਵਹਿ ਪਾਂਡਹ ਭਏ ਮਜੂਰ ॥
جِن کےَ سُیامی رہت ہدُورِ[1] -- | [1]حدُورِ-	----	ਜਿਨ ਕੈ ਸੁਆਮੀ ਰਹਤ ਹਦੂਰਿ ॥

رووَے جنمیجا کھُءِ گِئیا --	----	ਰੋਵੈ ਜਨਮੇਜਾ ਖੁਇ ਗਇਆ ॥
ایکی کارنْ پاپی بھِئیا --	----	ਏਕੀ ਕਾਰਣਿ ਪਾਪੀ ਭਇਆ ॥
رووہِ سیکھ مسائِکْ[1] پیر -- | [1]مشائِکْ-	----	ਰੋਵਹਿ ਸੇਖ ਮਸਾਇਕ ਪੀਰ ॥
انّتِ کالِ مٹ لاگے بھِیڑ --	----	ਅੰਤਿ ਕਾਲਿ ਮਤੁ ਲਾਗੈ ਭੀੜ ॥
رووہِ راجے کنّن پڑاءِ --	----	ਰੋਵਹਿ ਰਾਜੇ ਕੰਨ ਪੜਾਇ ॥
گھرِ گھرِ ماگہِ بھیکھیا جاءِ --	----	ਘਰਿ ਘਰਿ ਮਾਗਹਿ ਭੀਖਿਆ ਜਾਇ ॥
رووہِ کِرپن سنّچہِ دھنُ جاءِ --	----	ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
پنّڈِت رووہِ گیانُ گواءِ --	----	ਪੰਡਿਤ ਰੋਵਹਿ ਗਿਆਨੁ ਗਵਾਇ ॥
بالی رووَے ناہِ بھتارُ --	----	ਬਾਲੀ ਰੋਵੈ ਨਾਹਿ ਭਤਾਰੁ ॥
نانک دُکھیا سبھُ سنّسارُ --	----	ਨਾਨਕ ਦੁਖੀਆ ਸਭੁ ਸੰਸਾਰੁ ॥
منّنے ناءُ سوئی جِنِ جاءِ --	----	ਮੰਨੇ ਨਾਉ ਸੋਈ ਜਿਣਿ ਜਾਇ ॥
اَئُری کرم ن لیکھے لاءِ --1--	----	ਅਉਰੀ ਕਰਮ ਨ ਲੇਖੈ ਲਾਇ ॥੧॥
م: 2 --	----	ਮਃ ੨ ॥
جپُ تپُ سبھُ کِچھُ منّنۓ اورِ کارا سبھِ بادِ --	----	ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
نانک منّنیا منّنیۓ بُجھیۓ گُر پرسادِ --2--	----	ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥
پئُڑی --	----	ਪਉੜੀ ॥

کائِیا ہنّسُ دھُرِ میلُ کرتےَ لِکھِ پائِیا --	----	ਕਾਇਆ ਹੰਸੁ ਧੁਰਿ ਮੇਲੁ ਕਰਤੈ ਲਿਖਿ ਪਾਇਆ ॥
سبھ مہِ گُپتُ ورتدا گُرمُکھِ پرگٹائِیا --	----	ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥
گُݨ گاوے گُݨ اُچرے گُݨ ماہِ سمائِیا --	----	ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥
سچی باݨی سچُ ہےَ سچُ میلِ مِلائِیا --	----	ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥
سبھُ کِچھُ آپے آپِ ہےَ آپے دےءِ وڈِیائی --14--	----	ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥
سلوک م: 2 --	----	ਸਲੋਕ ਮਃ ੨ ॥
نانک انّدھا ہوءِ کےَ رتنا پرکھݨ جاءِ --	----	ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
رتنا سار ن جاݨئی آوے آپُ لکھاءِ --1--	----	ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
م: 2 --	----	ਮਃ ੨ ॥
رتنا کیری گُتھلی رتنی کھولی آءِ --	----	ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥

وکھر تےَ ونجارِیا دُہا رہی سماءِ --	----	ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
جِن گُنُ پلےَ نانکا مانک ونجِ سےءِ --	----	ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
رتنا سار ن جانٹی اندھے وتہِ لوءِ --2--	----	ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
پئُڑی --	----	ਪਉੜੀ ॥
نءُ دروا‌جے[1] کائِیا کوٹُ ہے دسوےَ گُپتُ رکھیجَے -- | [1]دروازے-	----	ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥
بجر کپاٹ ن کھُلنی گر سبدِ کھُلیجَے --	----	ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥
انہد واجے دھُنِ وجدے گُر سبدِ سُنٹیجَے --	----	ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
تِتُ گھٹ انتّرِ چانٹا کرِ بھگت مِلیجَے --	----	ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥
سبھ مہِ ایکُ ورتدا جِن آپے رچن رچائی --15--	----	ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥
سلوک م: 2 --	----	ਸਲੋਕ ਮਃ ੨ ॥
اندھے کے راہِ دسِئےَ اندھا ہوءِ سُ جاءِ --	----	ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥

ہوءِ سُجاکھا نانکا سو کِءُ اُجھڑِ پاءِ --	----	ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
انّدھے ایہِ ن آکھِیئنِ جِن مُکھِ لوئِݨ ناہِ --	----	ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
انّدھے سیئی نانکا کھسمہُ[1] گھُتھے جاہِ --1-- | [1]خصمہُ-	----	ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
م: 2 --	----	ਮਃ ੨ ॥
ساہِبِ[1] انّدھا جو کِیا کرے سُجاکھا ہوءِ -- | [1]صاحِبِ-	----	ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
جیہا جاݨے تیہو ورتےَ جے سءُ آکھےَ کوءِ --	----	ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
جتھےَ سُ وستُ ن جاپئی آپے ورتءُ جاݨِ --	----	ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
نانکُ گاہکُ کِءُ لئے سکےَ ن وستُ پچھاݨِ --2--	----	ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
م: 2 --	----	ਮਃ ੨ ॥
سو کِءُ انّدھا آکھیِئےَ جِ ہُکمہُ[1] انّدھا ہوءِ -- | [1]حُکمہُ-	----	ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
نانک ہُکمُ[1] ن بُجھئی انّدھا کہِیئےَ سوءِ --3-- | [1]حُکمُ-	----	ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥

پئڑی --	----	ਪਉੜੀ ॥
کائِیا انّدرِ گڑُ کوٹُ ہےَ سبھِ دِسنّتر دیسا --	Page# [955]	ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥
آپے تاڑی لائیئن سبھ مہِ پرویسا --	----	ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥
آپے سرِسٹِ ساجِیئنُ آپِ گُپتُ رکھیسا --	----	ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥
گُر سیوا تے جانِیا سچُ پرگٹِیئیسا --	----	ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥
سبھُ کِچھُ سچو سچُ ہےَ گُرِ سوجھی پائی --16--	----	ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥
سلوک م: 1 --	----	ਸਲੋਕ ਮਃ ੧ ॥
ساوݨُ راتِ اہاڑُ دِہُ کامُ کرودھُ دُءِ کھیت --	----	ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥
لبُ وتّر دروگُ[1] بیءُ ہالی راہکُ ہیت -- | [1]دروغ-	----	ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥
ہلُ بیچارُ وِکار مݨ ہُکمی[1] کھٹے کھاءِ -- | [1]حُکمی-	----	ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥

نانک لکھےَ منگّئےَ ائُتُ جنّیدا جاءِ --1--	----	ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥
م: 1 --	----	ਮਃ ੧ ॥
بھءُ بھُءِ پوِتُ پانٹی ست سنّتوکھُ بلید --	----	ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥
ہلُ ہلیمی ہالی چِتُ چیتا وتّر وکھت سنّجوگُ --	----	ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥
ناءُ بیجُ بکھسیس[1] بوہل دُنیا سگل دروگ[2] -- | [1]بخشیس- [2]دروغ-	----	ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥
نانک ندری کرمُ ہوءِ جاوہِ سگل وِجوگ --2--	----	ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥
پئُڑی --	----	ਪਉੜੀ ॥
منمُکھِ موہُ گُبارُ[1] ہےَ دُوجےَ بھاءِ بولےَ -- | [1]غُبارُ-	----	ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥
دُوجےَ بھاءِ سدا دُکھُ ہےَ نِت نیرُ وِرولےَ --	----	ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥
گُرمُکھِ نامُ دھیائیےَ متھِ تتُ کڈھولےَ --	----	ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥

انترِ پرگاسُ گھٹِ چانٹا ہرِ لدھا ٹولے --	----	ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥
آپے بھرمِ بھُلائِدا کچھُ کہنٹُ ن جائی --17--	----	ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥੧੭॥
سلوک م: 2 --	----	ਸਲੋਕ ਮਃ ੨ ॥
نانک چِنّتا متِ کرہُ چِنّتا تِس ہی ہےءِ --	----	ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
جل مہِ جنّت اُپائِئنُ تِنا بھِ روجی[1] دےءِ -- | [1]روزی-	----	ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
اوتھےَ ہٹُ ن چلئی نا کو کِرس کرےءِ --	----	ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
سئُدا مُولِ ن ہووئی نا کو لئے ن دےءِ --	----	ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
جِیا کا آہارُ جیء کھانٹا ایہُ کرےءِ --	----	ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
وِچِ اُپائے سائِرا تِنا بھِ سار کرےءِ --	----	ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
نانک چِنّتا مت کرہُ چِنّتا تِس ہی ہےءِ --1--	----	ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥

م: 1 --	----	ਮਃ ੧ ॥
نانک اِہُ جی ءُ مچھُلی جھیوَرُ ترِسنا کالُ --	----	ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥
منُویا اندّھُ ن چیتئی پڑے اچِنّتا جالُ --	----	ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥
نانک چِتُ اچیتُ ہے چِنّتا بدھا جاءِ --	----	ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥
ندرِ کرے جے آپنْی تا آپے لۓ مِلاءِ --2--	----	ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥
پئُڑی --	----	ਪਉੜੀ ॥
سے جن ساچے سدا سدا جِنی ہرِ رسُ پیِتا --	----	ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥
گُرمُکھِ سچا منِ وسے سچُ سئُدا کیِتا --	----	ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥
سبھُ کِچھُ گھر ہی ماہِ ہے وڈبھاگی لیِتا --	----	ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥
انّترِ ترِسنا مرِ گئی ہرِ گُنْ گاوِیتا --	----	ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥

	آپے میلِ مِلائِئنُ آپے دےءِ بُجھائی --18--	----	ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥
	سلوکؔ م: 1 --	----	ਸਲੋਕ ਮਃ ੧ ॥
	ویلِ پِنّجائِیا کتِ وُنائِیا --	----	ਵੇਲਿ ਪਿੰਞਾਇਆ ਕਤਿ ਵੁਣਾਇਆ ॥
	کٹِ کُٹ کرِ کھُنّبِ چڑائِیا --	----	ਕਟਿ ਕੁਟਿ ਕਰਿ ਖੁੰਬਿ ਚੜਾਇਆ ॥
[1]درزی-	لوہا وڈھے درجی[1] پاڑے سُوئی دھاگا سِیوے --	----	ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥
[1]صِفتی-	اِءُ پتِ پاٹی سِپھتی[1] سیِپےَ نانکؔ جِیوت جِیوےَ --	----	ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥
	ہوءِ پُراݨا کپڑُ پاٹےَ سُوئی دھاگا گنّڈھےَ --	----	ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥
	ماہُ پکھُ کِہُ چلےَ ناہی گھڑی مُہتُ کِچھُ ہنّڈھےَ --	----	ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥
	سچُ پُراݨا ہووےَ ناہی سِیتا کدے ن پاٹےَ --	----	ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
[1]صاحِبُ-	نانکؔ ساہِبُ[1] سچو سچا تِچرُ جاپی جاپےَ --1--	Page# [956]	ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥
	م: 1 --	----	ਮਃ ੧ ॥
	سچ کی کاتی سچُ سبھُ سارُ --	----	ਸਚ ਕੀ ਕਾਤੀ ਸਚੁ ਸਭੁ ਸਾਰੁ ॥

گھاڑت تِس کی اپر اپار ــ ــ	----	ਘਾੜਤ ਤਿਸ ਕੀ ਅਪਰ ਅਪਾਰ ॥
سبدے ساݨ رکھائی لاءِ ــ ــ	----	ਸਬਦੇ ਸਾਣ ਰਖਾਈ ਲਾਇ ॥
گُݨ کی تھیکےَ وِچ سماءِ ــ ــ	----	ਗੁਣ ਕੀ ਥੇਕੈ ਵਿਚਿ ਸਮਾਇ ॥
تِس دا کُٹھا ہووےَ سیکھُ ــ ــ	----	ਤਿਸ ਦਾ ਕੁਠਾ ਹੋਵੈ ਸੇਖੁ ॥
لوہُو لبُ نِکتھا ویکھُ ــ ــ	----	ਲੋਹੂ ਲਬੁ ਨਿਕਥਾ ਵੇਖੁ ॥
ہوءِ ہلالُ[1] لگےَ ہکِ[2] جاءِ ــ ــ | [1]حلالُ- [2]حقِ-	----	ਹੋਇ ਹਲਾਲੁ ਲਗੈ ਹਕਿ ਜਾਇ ॥
نانک درِ دِیدارِ سماءِ ــ ــ2ــ ــ	----	ਨਾਨਕ ਦਰਿ ਦੀਦਾਰਿ ਸਮਾਇ ॥੨॥
م: 1 ــ ــ	----	ਮਃ ੧ ॥
کمرِ کٹارا بنّکڑا بنّکے کا اسوارُ ــ ــ	----	ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥
گربُ ن کیچےَ نانکا متُ سِرِ آوےَ بھارُ ــ ــ3ــ ــ	----	ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥
پئُڑی ــ ــ	----	ਪਉੜੀ ॥
سو ستسنّگتِ سبدِ ملےَ جو گُرمُکھِ چلےَ ــ ــ	----	ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥
سچُ دھِیائِن سے سچے جِن ہرِ کھرچُ دھنُ ملےَ ــ ــ	----	ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥
بھگت سوہنِ گُݨ گاودے گُرمتِ اچلےَ ــ ــ	----	ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥

رتن بیچارُ منِ وسِیا گُر کے سبدِ بھلَے --	----	ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥
آپے میلِ مِلائِدا آپے دےءِ وڈِیائی --19--	----	ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥
سلوک م: 3 --	----	ਸਲੋਕ ਮਃ ੩ ॥
آسا انّدرِ سبھُ کو کوءِ نِراسا ہوءِ --	----	ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥
نانک جو مرِ جیوِیا سہِلا آئِیا سوءِ --1--	----	ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥
م: 3 --	----	ਮਃ ੩ ॥
نا کِچھُ آسا ہتھِ ہےَ کےءُ نِراسا ہوءِ --	----	ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥
کِیا کرے ایہ بپڑی جاں بھولاۓ[1] سوءِ --2-- | [1]بھولاۓ-	----	ਕਿਆ ਕਰੇ ਏਹ ਬਪੁੜੀ ਜਾਂ ਭੁੋਲਾਏ ਸੋਇ ॥੨॥
پئُڑی --	----	ਪਉੜੀ ॥
دھرِگُ جیونُ سنّسار سچے نام بِنُ --	----	ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥
پربھُ داتا داتار نہچلُ ایہُ دھنُ --	----	ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥

ساس ساس آرادھے نرمل سوءِ جن --	ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥
انترجامی اگمُ رسنا ایکُ بھن --	ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥
روِ رہیا سربتِ نانکُ بلِ جائی --20--	ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥
سلوکُ م: 1 --	ਸਲੋਕੁ ਮਃ ੧ ॥
سرور ہنّس دھرے ہی میلا کھسمے[1] ایوے بھاٹا -- | [1]خصمے-	ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥
سرور اندرِ ہیرا موتی سو ہنّسا کا کھاٹا --	ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥
بگلا کاگُ ن رہئی سرورِ جے ہووے اتِ سیاٹا --	ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥
اونا رِجکُ[1] ن پئِئو اوتھے اونہا ہورو کھاٹا -- | [1]رِزق-	ਓਨਾ ਰਿਜਕੁ ਨ ਪਇਓ ਓਥੈ ਓਨ੍ਹਾ ਹੋਰੋ ਖਾਣਾ ॥
سچِ کمانےَ سچو پائیئے کوڑے کوڑا ماٹا --	ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥
نانک تِن کو ستِگرُ مِلیا جنا دھرے پیِیا پرواٹا --1--	ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥

م: 1 ۔۔	----	ਮਃ ੧ ॥
ساہِبُ[1] میرا اُجلا جے کو چِتِ کرےءِ ۔۔ | [1]صاحِبُ۔	----	ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥
نانک سوئی سیوِیئَ سدا سدا جو دےءِ ۔۔	----	ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥
نانک سوئی سیوِیئَ جِتُ سیوِےَ دُکھُ جاءِ ۔۔	----	ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥
اوگُݨ وݨّجنِ گُݨ روہِ منِ سُکھُ وسےَ آءِ ۔۔2۔۔	----	ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥
پئُڑی ۔۔	----	ਪਉੜੀ ॥
آپے آپِ ورتدا آپِ تاڑی لائیئنُ ۔۔	----	ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥
آپے ہی اُپدیسدا گُرمُکھِ پتِیائیئنُ ۔۔	----	ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥
اِکِ آپے اُجھڑِ پائِئنُ اِکِ بھگتی لائِئنُ ۔۔	----	ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥
جِسُ آپِ بُجھاۓ سو بُجھسی آپے ناءِ لائِئنُ ۔۔	----	ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਇਅਨੁ ॥

نانک نامُ دھِیائیِۓ سچی وڈِیائی --21--1-- سُدھُ --	----	ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥
رامکلی کی وار مہلا[1] 5 | محلا[1]	----	ਰਾਮਕਲੀ ਕੀ ਵਾਰ ਮਹਲਾ ੫
ੴ سِتگُر پ٘رسادِ --	Page# [957]	ੴ ਸਤਿਗੁਰ ਪ੍ਰਸਾਦਿ ॥
سلوک م: 5 --	----	ਸਲੋਕ ਮਃ ੫ ॥
جَیسا سِتگُر سُنِیدا تَیسو ہی مےَ ڈِیٹھُ --	----	ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
وِچھُڑِیا میلے پ٘ربھُو ہرِ درگہ کا بسِیٹھُ --	----	ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
ہرِ نامو منّت٘رُ دِرڑائِدا کٹے ہئُمےَ روگُ --	----	ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
نانک سِتگُرُ تِنا مِلائِیا جِنا دھُرے پئِیا سنّجوگُ --1--	----	ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
م: 5 --	----	ਮਃ ੫ ॥
اِکُ سجنُ سبھِ سجنا اِکُ وَیری سبھِ وادِ --	----	ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥
گُرِ پُورے دیکھالِیا وِنُ ناوے سبھ بادِ --	----	ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥

ساکت دُرجن بھرِمیا جو لگے دُوجے سادِ --	----	ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
جن نانکِ ہرِ پرّبھُ بُجھیا گُر ستِگُر کے پرسادِ --2--	----	ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
پئُڑی --	----	ਪਉੜੀ ॥
تھٹنّہارے تھاٹُ آپے ہی تھٹِیا --	----	ਥਟਣਹਾਰੈ ਥਾਟੁ ਆਪੇ ਹੀ ਥਟਿਆ ॥
آپے پُورا ساہُ آپے ہی کھٹِیا --	----	ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
آپے کرِ پاسارُ آپے رنّگ رتِیا --	----	ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
کُدرتِ[1] کیِم[2] ن پاءِ الکھ برّہمٹِیا -- | قُدرتِ[1]- قیِم[2]-	----	ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
اگم اتھاہ بیئنّت پرے پرٹِیا --	----	ਅਗਮ ਅਥਾਹ ਬੇਅੰਤ ਪਰੈ ਪਰਟਿਆ ॥
آپے وڈ پاتِساہُ[1] آپ وجِیرٹِیا[2] -- | پاتِشاہُ[1]- وزِیرٹِیا[2]-	----	ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
کوءِ ن جانڑے کیِم[1] کیوڈُ مٹِیا -- | قیِم[1]-	----	ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥

سچا ساہِبُ[1] آپِ گُرمُکھِ پر گِٹیا --1--	----	ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
سلوک م: 5 --	----	ਸਲੋਕ ਮਃ ੫ ॥
سُنِ سجݨ پّرِیتم میرِیا مےَ ستِگُرُ دیہُ دِکھالِ --	----	ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
ہءُ تِسُ دیوا منُ آپݨا نِت ہِردےَ رکھا سمالِ --	----	ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
اِکسُ ستِگُر باہرا دھرِگُ جیوݨُ سنّسارِ --	----	ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
جن نانک ستِگُرُ تِنا مِلائِئونُ جِن سد ہی ورتےَ نالِ --1--	----	ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
م: 5 --	----	ਮਃ ੫ ॥
میرے انّترِ لوچا مِلݨ کی کِءُ پاوا پّربھ توہِ --	----	ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥
کوئی اَیسا سجݨُ لوڑِ لہُ جو میلے پّرِیتمُ موہِ --	----	ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥
گُرِ پُورے میلائِیا جت دیکھا تت سوءِ --	----	ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥

[1] صاحِبُ-

جن نانک سو پّربھُ سیوِیا تِس جیوڈُ اورُ ن کوءِ --2--	----	ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
پئُڑی --	----	ਪਉੜੀ ॥
دیوݨہارُ داتارُ کِتُ مُکھِ سالاہیئےَ[1] -- | [1]سالاحیئے-	----	ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
جِسُ رکھےَ کِرپا دھارِ رِجکُ[1] سماہیئےَ -- | [1]رِزق-	----	ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
کوءِ ن کِس ہی وسِ سبھنا اِک دھر --	----	ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
پالے بالک واگِ دے کےَ آپ کر --	----	ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
کردا اند بِنود کِچھُو ن جاݨیئےَ --	----	ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
سرب دھار سمرتھ ہءُ تِس کرباݨیئےَ[1] -- | [1]قُرباݨیئے-	----	ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
گائیئےَ راتِ دِننّتُ گاوݨ جوگیا --	----	ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
جو گُر کی پیَری پاہِ تِنی ہرِ رسُ بھوگیا --2--	----	ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥

سلوک م: 5 --	----	ਸਲੋਕ ਮਃ ੫ ॥
بھیڑہُ موکلائی کِیتیئنُ سبھ رکھے کُٹنّبَے نالِ --	----	ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥
کارج آپِ سوارِئنُ سو پّربھ سدا سبھالِ --	----	ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥
پّربھُ مات پِتا کنّٹھِ لائِدا لہُڑے بالک پالِ --	----	ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥
دئِیال ہوئے سبھ جیء جنّتّر ہرِ نانک ندرِ نِہال --1--	----	ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
م: 5 --	----	ਮਃ ੫ ॥
وِنُْ تُدھ ہورُ جِ منّگنْا سِرِ دُکھا کے دُکھ --	Page# [958]	ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
دیہِ نامُ سنّتوکھِیا اُترے من کی بھُکھ --	----	ਦੇਹਿ ਨਾਮੁ ਸੰਤੋਖੀਆ ਉਤਰੇ ਮਨ ਕੀ ਭੁਖ ॥
گُرِ ونُْ تِنُْ ہریا کِیتیا نانک کِیا منُکھ --2--	----	ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
پئُڑی --	----	ਪਉੜੀ ॥
سو اَیسا داتارُ منہُ ن وِسرَے --	----	ਸੋ ਐਸਾ ਦਾਤਾਰੁ ਮਨਹੁ ਨ ਵੀਸਰੈ ॥

گھڑی ن مُہتُ چسا
تِس بِنُ نا سرے --

ਘੜੀ ਨ ਮੁਹਤੁ ਚਸਾ
ਤਿਸੁ ਬਿਨੁ ਨਾ ਸਰੈ ॥

انّترِ باہرِ سنّگِ
کِیا کو لُکِ کرے --

ਅੰਤਰਿ ਬਾਹਰਿ ਸੰਗਿ
ਕਿਆ ਕੋ ਲੁਕਿ ਕਰੈ ॥

جِسُ پتِ رکھے آپِ
سو بھوجلُ ترے --

ਜਿਸੁ ਪਤਿ ਰਖੈ ਆਪਿ
ਸੋ ਭਵਜਲੁ ਤਰੈ ॥

بھگتُ گِیانی تپا
جِسُ کِرپا کرے --

ਭਗਤੁ ਗਿਆਨੀ ਤਪਾ
ਜਿਸੁ ਕਿਰਪਾ ਕਰੈ ॥

سو پُورا پردھانُ
جس نو بلُ دھرے --

ਸੋ ਪੂਰਾ ਪਰਧਾਨੁ
ਜਿਸ ਨੋ ਬਲੁ ਧਰੈ ॥

جِسہِ جرائے آپِ
سوئی اجرُ جرے --

ਜਿਸਹਿ ਜਰਾਏ ਆਪਿ
ਸੋਈ ਅਜਰੁ ਜਰੈ ॥

تِس ہی مِلیا سچُ
منّترُ گر منِ دھرے --3--

ਤਿਸ ਹੀ ਮਿਲਿਆ ਸਚੁ
ਮੰਤ੍ਰੁ ਗੁਰ ਮਨਿ ਧਰੈ ॥੩॥

سلوکُ م: 5 --

ਸਲੋਕੁ ਮਃ ੫ ॥

دھنّنُ سُ راگ سُرنّگڑے
آلاپت سبھ تِکھ جاءِ --

ਧੰਨੁ ਸੁ ਰਾਗ ਸੁਰੰਗੜੇ
ਆਲਾਪਤ ਸਭ ਤਿਖ ਜਾਇ ॥

دھنّنُ سُ جنّت سُہاوڑے
جو گُرمُکھِ جپدے ناءُ --

ਧੰਨੁ ਸੁ ਜੰਤ ਸੁਹਾਵੜੇ
ਜੋ ਗੁਰਮੁਖਿ ਜਪਦੇ ਨਾਉ ॥

جنی اِک مَن اِکُ ارادھیا تِن سد بلہارےَ جاءُ --	----	ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥
تِن کی دھُوڑِ ہم باچھدے کرمی ملےَ پاءِ --	----	ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥
جو رتے رنگ گووِد کےَ ہءُ تِن بلہارےَ جاءُ --	----	ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥
آکھا بِرتھا جیء کی ہرِ سجنُ میلہُ راءِ --	----	ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥
گُرِ پُورےَ میلائِیا جنم مرنْ دُکھُ جاءِ --	----	ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥
جن نانک پائِیا اگم رُوپُ انت ن کاہُو جاءِ --1--	----	ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥
م: 5 --	----	ਮਃ ੫ ॥
دھنّنُ سُ ویلا گھڑی دھنّنُ دھنُ مُورتُ پلُ سارُ --	----	ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥
دھنّنُ سُ دِنسُ سنجّوگڑا جِتُ ڈِٹھا گُر درسارُ --	----	ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥
من کی اِچھا پُورِییا ہرِ پائِیا اگم اپارُ --	----	ਮਨ ਕੀ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥

ہئُمےَ تُٹا موہڑا اِکُ سچُ نامُ آدھارُ --	----	ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥
جنُ نانکُ لگا سیو ہرِ اُدھرِیا سگل سنّسارُ --2--	----	ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥
پئُڑی --	----	ਪਉੜੀ ॥
سِپھتِ[1] سلاہنُڑ[2] بھگتِ وِرلے دِتیئنُ -- | [1]صِفتِ- [2]سلاحنُڑ-	----	ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥
سئُپے جِسُ بھنّڈار پھِرِ پچھ ن لِیتیئنُ --	----	ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥
جِس نو لگا رنّگُ سے رنّگِ رتِیا --	----	ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥
اونا اِکو نامُ ادھارُ اِکا اُن بھتِیا --	----	ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥
اونا پچھےَ جگُ بھُنّچےَ بھوگئی --	----	ਓਨਾ ਪਿਛੈ ਜਗੁ ਭੁੰਚੈ ਭੋਗਈ ॥
اوناپِیارا ربُ اوناہا جوگئی --	----	ਓਨਾ ਪਿਆਰਾ ਰਬੁ ਓਨਾਹਾ ਜੋਗਈ ॥
جِسُ مِلِیا گُرُ آءِ تِنِ پّربھُ جاݨِیا --	----	ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥

ہءُ بلِہاری تِن جِ کھسمےَ[1] بھاݨِیا ـ ـ4ـ ـ | [1]خصمےَ ـ	----	ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥
سلوک م: 5 ـ ـ	----	ਸਲੋਕ ਮਃ ੫ ॥
ہرِ اِکسےَ نالِ مےَ دوستی ہرِ اِکسےَ نالِ مےَ رنّگُ ـ ـ	----	ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥
ہرِ اِکو میرا سجݨو ہرِ اِکسےَ نالِ مےَ سنّگُ ـ ـ	----	ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥
ہرِ اِکسےَ نالِ مےَ گوسٹے مُہُ مَیلا کرےَ ن بھنّگُ ـ ـ	----	ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥
جاݨےَ بِرتھا جیء کی کدے ن موڑےَ رنّگُ ـ ـ	----	ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥
ہرِ اِکو میرا مسلتی[1] بھنّݨ گھڑن سمرتھُ ـ ـ | [1]مصلتی ـ	----	ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥
ہرِ اِکو میرا داتارُ ہےَ سِرِ داتِیا جگ ہتھُ ـ ـ	----	ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥
ہرِ اِکسےَ دی مےَ ٹیک ہےَ جو سِرِ سبھنا سمرتھُ ـ ـ	----	ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥
ستِگُرِ سنّتُ مِلائِیا مستکِ دھرِ کےَ ہتھُ ـ ـ	----	ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥

ਵਡਾ ਸਾਹਿਬੁ ਗੁਰੂ ਮਿਲਾਇਆ
ਜਿਨਿ ਤਾਰਿਆ ਸਗਲ ਜਗਤੁ ॥

وڈا ساہِبُ[1] گُرُو مِلائِیا
جِن تارِیا سگّل جگتُ --

[1] صاحِبُ-

Page# [959]

ਮਨ ਕੀਆ ਇਛਾ ਪੂਰੀਆ
ਪਾਇਆ ਧੁਰਿ ਸੰਜੋਗ ॥

من کِیا اِچھا پُورِییا
پائِیا دھُرِ سنّجوگ --

ਨਾਨਕ ਪਾਇਆ ਸਚੁ ਨਾਮੁ
ਸਦ ਹੀ ਭੋਗੇ ਭੋਗ ॥੧॥

نانک پائِیا سچُ نامُ
سد ہی بھوگے بھوگ --1--

ਮਃ ੫ ॥

م: 5 --

ਮਨਮੁਖਾ ਕੇਰੀ ਦੋਸਤੀ
ਮਾਇਆ ਕਾ ਸਨਬੰਧੁ ॥

منمُکھا کیری دوستی
مائِیا کا سنبنّدھُ --

ਵੇਖਦਿਆ ਹੀ ਭਜਿ ਜਾਨਿ
ਕਦੇ ਨ ਪਾਇਨਿ ਬੰਧੁ ॥

ویکھدِیا ہی بھجِ جانِ
کدے ن پائِنِ بنّدھُ --

ਜਿਚਰੁ ਪੈਨਨਿ ਖਾਵਨੑੇ
ਤਿਚਰੁ ਰਖਨਿ ਗੰਢੁ ॥

جِچرُ پَینِن کھاوںہے
تِچرُ رکھنِ گنّڈھُ --

ਜਿਤੁ ਦਿਨਿ ਕਿਛੁ ਨ ਹੋਵਈ
ਤਿਤੁ ਦਿਨਿ ਬੋਲਨਿ ਗੰਧੁ ॥

جِتُ دِنِ کِچھُ ن ہووئی
تِتُ دِنِ بولنِ گنّدھُ --

ਜੀਅ ਕੀ ਸਾਰ ਨ ਜਾਣਨੀ
ਮਨਮੁਖ ਅਗਿਆਨੀ ਅੰਧੁ ॥

جیء کی سار ن جاݨنی
منمُکھ اگِیانی انّدھُ --

ਕੂੜਾ ਗੰਢੁ ਨ ਚਲਈ
ਚਿਕੜਿ ਪਥਰ ਬੰਧੁ ॥

کُوڑا گنّڈھُ ن چلئی
چِکڑِ پتھر بنّدھُ --

اندھے آپُ ن جانٹنی پھکڑُ پِٹن دھنّدھُ --	----	ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥
جھُوٹھے موہِ لپٹائیا ہءُ ہءُ کرت بِہنّدھُ --	----	ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥
کِرپا کرے جِسُ آپنٹی دھُرِ پُورا کرمُ کرےءِ --	----	ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥
جن نانک سے جن اُبرے جو ستِگُر سرنِ پرے --2--	----	ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥
پئُڑی --	----	ਪਉੜੀ ॥
جو رتے دِیدار سیئی سچُ ہاکُ --	----	ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥
جِنی جاتا کھسمُ[1] کِءُ لبھےَ تِنا کھاکُ[2] -- | [1]خصم- [2]خاکُ-	----	ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥
منُ مَیلا ویکارُ ہووےَ سنّگِ پاکُ --	----	ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥
دِسےَ سچا مہلُ[1] کھُلےَ بھرم تاکُ -- | [1]محلُ-	----	ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥
جِسہِ دِکھالے مہلُ[1] تِسُ ن ملےَ دھاکُ -- | [1]محلُ-	----	ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥

مَنُ تنُ ہوءِ نِہالُ بِنّدک ندرِ جھاکُ ۔۔	----	ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥
ن ءُ نِدھِ نامُ نِدھانُ گُر کےَ سبدِ لاگُ ۔۔	----	ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥
تسےَ ملےَ سنّت کھاکُ[1] مستکِ جسےَ بھاگُ ۔۔5۔۔ | [1]خاکُ۔	----	ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥
سلوک م: 5 ۔۔	----	ਸਲੋਕ ਮਃ ੫ ॥
ہرݨاکھی کُو سچُ وَینؕڑُ سُݨائی جو ت ءُ کرے اُدھارݨُ ۔۔	----	ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥
سُنّدر بچن تُم سُݨہُ چھبِیلی پِرُ تَیڈا من سادھارݨُ ۔۔	----	ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥
دُرجن سیتی نیہُ رچاِئو دِس وِکھا مےَ کارݨُ ۔۔	----	ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥
اُوݨی ناہی جھُوݨی ناہی ناہی کسےَ وِہُوݨی ۔۔	----	ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥
پِرُ چھَیلُ چھبِیلا چھڈِ گواِئو دُرمتِ کرمِ وِہُوݨی ۔۔	----	ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥
نا ہ ءُ بھُلی نا ہ ءُ چُکی نا مےَ ناہی دوسا ۔۔	----	ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥

جِتُ ہءُ لائی تِتُ ہءُ لگی تُوسُنِڑ سچُ سنّدیسا --	----	ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥
سائی سوہاگنِڑ[1] سائی بھاگنِڑ جےَ پِرِ کِرپا دھاری -- | [1]سوہاگنِڑ-	----	ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥
پِرِ اؤگنڑ تِس کے سبھِ گوائے گل سیتی لاءِ سواری --	----	ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥
کرمہِینڑ دھن کرےَ بِنّتی کدِ نانک آوےَ واری --	----	ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
سبھِ سُہاگنِڑ مانٔہِ رلِیا اِک دیوہُ راتِ مُراری --1--	----	ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥
م: 5 --	----	ਮਃ ੫ ॥
کاہے من تُو ڈولتا ہرِ منسا پُورنڑہارُ --	----	ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥
ستِگُرُ پُرکھُ دھِیاءِ تُو سبھِ دُکھ وِسارنڑہارُ --	----	ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥
ہرِ ناما آرادھِ من سبھِ کِلوِکھ جاہِ وِکار --	----	ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥
جِن کءُ پُوربِ لِکھیا تِن رنّگُ لگا نِرنّکار --	----	ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥

اوِنی چھڈِیا مائِیا سُیاوڑا دھنُ سنّچِیا نامُ اپارُ --	----	ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥
اٹھے پہر اِکتےَ لِوے منّنِن ہُکمُ[1] اپارُ -- | [1]حُکمُ-	----	ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥
جنُ نانکُ منّگےَ دانُ اِکُ دیہُ درسُ منِ پِیارُ --2--	----	ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥
پئُڑی --	Page# [960]	ਪਉੜੀ ॥
جِسُ تُوں آوہِ چِتِ تِس نو سدا سُکھ --	----	ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥
جِسُ تُوں آوہِ چِتِ تِسُ جم ناہِ دُکھ --	----	ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥
جِسُ تُوں آوہِ چِتِ تِسُ کِ کاڑِیا --	----	ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥
جِس دا کرتا مِترُ سبھِ کاج سوارِیا --	----	ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥
جِسُ تُوں آوہِ چِتِ سو پروانُ جنُ --	----	ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥
جِسُ تُوں آوہِ چِتِ بہُتا تِسُ دھنُ --	----	ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥

جِسُ تُو آوہ چِتِ سو وڈ پرواریا --	----	ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥
جِسُ تُو آوہ چِتِ تِنِ کُل اُدھاریا --6--	----	ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥
سلوک م: 5 --	----	ਸਲੋਕ ਮਃ ੫ ॥
اندرہُ انّا باہرہُ انّا کُوڑی کُوڑی گاوے --	----	ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥
دیہی دھووے چکّر بٹائے مائیا نو بہُ دھاوے --	----	ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥
اندرِ مَیلُ ن اُترے ہئُمَے پھرِ پھرِ آوے جاوے --	----	ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥
نِینْد وِیاپِیا کامِ سنّتاپِیا مُکھہُ ہرِ ہرِ کہاوے --	----	ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥
بَیسنو نامُ کرم ہءُ جُگتا تُہ کُٹے کِیا پھلُ پاوے --	----	ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥
ہنّسا وِچِ بَیٹھا بگُ ن بنْئی نِت بَیٹھا مچھی نو تار لاوے --	----	ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
جا ہنّس سبھا وِچارُ کرِ دیکھنِ تا بگا نالِ جوڑُ کدے ن آوے --	----	ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥

ہنّسا ہِیرا موتی چُگنٹا بگُ ڈڈا بھالنٹ جاوےَ --	-----	ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
اُڈرِیا ویچارا بگُلا متُ ہووےَ منّجُ لکھاوےَ --	-----	ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
جِتُ کو لائِیا تِت ہی لاگا کِسُ دوسُ دِچےَ جا ہرِ ایوےَ بھاوےَ --	-----	ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥
ستِگُرُ سرورُ رتنی بھرپُورے جِسُ پرّاپتِ سو پاوےَ --	-----	ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥
سِکھ ہنّس سروِر اِکٹھے ہوئے ستِگُر کےَ ہکُماوےَ[1] -- | [1]حُکماوےَ-	-----	ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥
رتن پدارتھ مانٹک سروِر بھرپُورے کھاءِ کھرچِ[1] رہے توٹِ ن آوےَ -- | [1]خرچِ-	-----	ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥
سرور ہنّسُ دُورِ ن ہوئی کرتے ایوےَ بھاوےَ --	-----	ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥
جن نانک جِس دےَ مستکِ بھاگُ دھُرِ لِکھِیا سو سِکھُ گُرو پہِ آوےَ --	-----	ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
آپِ ترِیا کُٹنّب سبھِ تارے سبھا سرِسٹِ چھڈاوےَ --1--	-----	ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥

م: 5 --	----	ਮਃ ੫ ॥
پنّڈِتُ آکھاۓ بہُتی راہی کورڑ موٹھ جِنیہا --	----	ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥
انّدرِ موہُ نِت بھرمِ وِیاپِیا تِسٹِس ناہی دیہا --	----	ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
کُوڑی آوے کُوڑی جاوے مائِیا کی نِت جوہا --	----	ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
سچُ کہے تا چھوہو آوے انّترِ بہُتا روہا --	----	ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥
وِیاپِیا دُرمتِ کُبُدھِ کمُوڑا منِ لاگا تِسُ موہا --	----	ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥
ٹھگے سیتی ٹھگُ رلِ آئِیا ساتھُ بھِ اِکو جیہا --	----	ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥
سِتگُرُ سراپھُ[1] ندری وِچدو کڈھے تاں اُگھڑِ آئِیا لوہا -- | [1]صراف-	----	ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥
بہُتیری تھائی رلاءِ رلاءِ دِتا اُگھڑِیا پڑدا اگے آءِ کھلوہا --	----	ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ ॥
سِتگُر کی جے سرݨی آوے پھِرِ منُورہُ کنّچنُ ہوہا --	----	ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥

سَتِگُرُ نِرَوَیرُ پُتّرُ سَتّرُ سمانے اَئُگنْ کٹے کرے سُدھُ دیہا --	----	ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥
نانکؔ جِسُ دھُرِ مستکِ ہووےَ لِکھِیا تِسُ سَتِگر نالِ سنیہا --	----	ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥
انمّرِت بانْی سَتِگُر پُورے کی جِسُ کِرپالُ ہووےَ تِسُ رِدےَ وسیہا --	----	ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥
آونْ جانْا تِس کا کٹیئےَ سدا سدا سُکھُ ہوہا --2--	Page# [961]	ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥
پئُڑی --	----	ਪਉੜੀ ॥
جو تُدھُ بھانْا جنّتُ سو تُدھُ بُجھئی --	----	ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥
جو تُدھُ بھانْا جنّتُ سُ درگہ سِجھئی --	----	ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥
جِس نو تیری ندرِ ہئُمےَ تِسُ گئی --	----	ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥
جِس نو تُو سنّتُشٹُ کلمل تِسُ کھئی --	----	ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥
جِس کےَ سُیامی ولِ نِربھءُ سو بھئی --	----	ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥

جِس نو تُو کِرپالُ سچا سو تھِئئی --	----	ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥
جِس نو تیری مِئیا ن پوہے اگنئی --	----	ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥
تِس نو سدا دئِیالُ جِن گُر تے مت لئی --7--	----	ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥
سلوک م: 5 --	----	ਸਲੋਕ ਮਃ ੫ ॥
کرِ کِرپا کِرپال آپے بکھسِ[1] لے -- | [1]بخشِ-	----	ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
سدا سدا جپی تیرا نامُ ستِگُر پاءِ پے --	----	ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥
من تن انّترِ وسُ دُوکھا ناسُ ہوءِ --	----	ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥
ہتھ دےءِ آپِ رکھُ وِیاپے بھءُ ن کوءِ --	----	ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥
گُݨ گاوا دِنُ رَیݨِ اتے کنّمِ لاءِ --	----	ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥
سنّت جنا کے سنّگِ ہئُمے روگُ جاءِ --	----	ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥

سرب نِرنّترِ کھسمُ[1] ایکو روِ رہِیا -- | [1]خصمُ-	----	ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥
گُر پرسادی سچُ سچو سچُ لہِیا --	----	ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥
دئِیا کرہُ دئِیال اپنٹی سِپھتِ[1] دیہُ -- | [1]صِفتِ-	----	ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥
درسنُ دیکھِ نِہال نانک پّرِیتِ ایہ --1--	----	ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥
م: 5 --	----	ਮਃ ੫ ॥
ایکو جپِیئَ منٔے ماہِ اِکس کی سرنٹاءِ --	----	ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥
اِکس سِءُ کرِ پرہڑی دُوجی ناہی جاءِ --	----	ਇਕਸ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥
اِکو داتا منّگیئَ سبھُ کِچھُ پلےَ پاءِ --	----	ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥
منِ تنِ ساسِ گِراسِ پّربھُ اِکو اِکُ دھِیاءِ --	----	ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥
انّمرِتُ نامُ نِدھانُ سچُ گُرمُکھِ پائِیا جاءِ --	----	ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥

وڈبھاگی تے سنّت جن جِن منِ وُٹھا آءِ --	----	ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥
جلِ تھلِ مہِیئلِ روِ رہِیا دُوجا کوءِ ناہِ --	----	ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਇ ਨਾਹਿ ॥
نامُ دھِیائی نامُ اُچرا نانک کھسم[1] رجاءِ[2] --2-- | [1]خصم- [2]رضاءِ-	----	ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥
پئُڑی --	----	ਪਉੜੀ ॥
جِس نوُ توُ رکھوالا مارے تِسُ کئُنُ --	----	ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥
جِس نوُ توُ رکھوالا جِتا تِنےَ بھَینُ --	----	ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥
جِس نوُ تیرا انگُ تِسُ مُکھ اُجلا --	----	ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥
جِس نوُ تیرا انگُ سُ نِرملی ہوُنّ نِرملا --	----	ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥
جِس نوُ تیری ندرِ ن لیکھا پُچھیۓ --	----	ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
جِس نوُ تیری کھُسی[1] تِنِ نءُ نِدھِ بھُنّچیۓ -- | [1]خُشی-	----	ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥

جِس نوُ توُ پّربھ وِلِ تِسُ کِیا مُہچھنّدگی ۔۔	----	ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥
جِس نوُ تیری مِہر سُ تیری بنّدِگی ۔۔8۔۔	----	ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
سلوک مہلا[1] 5 ۔۔ | [1]محلا۔	----	ਸਲੋਕ ਮਹਲਾ ੫ ॥
ہوہُ کّرِپال سُیامی میرے سنّتاں سنّگِ وِہاوے ۔۔	----	ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
تُدھہُ بھُلے سِ جمِ جمِ مردے تِن کدے ن چُکنِ ہاوے ۔۔1۔۔	----	ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
م: 5 ۔۔	----	ਮਃ ੫ ॥
ستِگُرُ سِمرہُ آپنا گھٹِ اوگھٹِ گھٹ گھاٹ ۔۔	----	ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
ہرِ ہرِ نامُ جپنّتِیا کوءِ ن بنّدھےَ واٹ ۔۔2۔۔	----	ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥
پئُڑی ۔۔	----	ਪਉੜੀ ॥
تتھےَ توُ سمرتھُ جتھےَ کوءِ ناہِ ۔۔	----	ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥
اوتھےَ تیری رکھ اگنی اُدر ماہِ ۔۔	Page# [962]	ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥

سُنِ کےَ جم کے دُوت ناءِ تیرےَ چھڈِ جاہِ --	----	ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥
بھئُجلُ بِکھمُ اسگاہُ گُر سبدی پارِ پاہِ --	----	ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥
جِن کءُ لگی پِیاس انّمّرِتُ سےءِ کھاہِ --	----	ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥
کلِ مہِ ایہو پُنّنُ گُنّ گووِنّد گاہِ --	----	ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥
سبھسےَ نو کِرپالُ سمّہالے ساہِ ساہِ --	----	ਸਭਸੈ ਨੋ ਕਿਰਪਾਲੁ ਸਮ੍ਹਾਲੇ ਸਾਹਿ ਸਾਹਿ ॥
بِرتھا کوءِ ن جاءِ جِ آوےَ تُدھُ آہِ --9--	----	ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥
سلوک م: 5 --	----	ਸਲੋਕ ਮਃ ੫ ॥
دُوجا تِسُ ن بُجھائِئُ پاربّرہم نامُ دیہُ آدھارُ --	----	ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥
اگمُ اگوچرُ ساہِبو[1] سمرتھُ سچُ داتارُ -- | [1]صاحِبو-	----	ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥
تُو نِہچلُ نِرویرُ سچُ سچا تُدھُ دربارُ --	----	ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥

کِیمتِ[1] کہݨُ ن جائیِۓ انّتُ ن پاراوارُ -- | [1]قیمتِ-	----	ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥
پّربھُ چھوڈِ ہورُ جِ منّگݨا سبھُ بِکھِیا رس چھارُ --	----	ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥
سے سُکھیِۓ سچُ ساہ سے جِن سچا بِئُہارُ --	----	ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ ॥
جِنا لگی پّرِیتِ پّربھ نام سہج سُکھ سارُ --	----	ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥
نانک اِکُ آرادھے سنّتن ریݨارُ --1--	----	ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥
م: 5 --	----	ਮਃ ੫ ॥
اند سُوکھ بِسّرام نِت ہرِ کا کِیرتنُ گاءِ --	----	ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥
اور سِیانݨپ چھاڈِ دیہِ نانک اُدھرسِ ناءِ --2--	----	ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥
پئُڑی --	----	ਪਉੜੀ ॥
نا تُوُ آوہِ وسِ بہُتُ گھِݨاوݨے --	----	ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥

نا تُو آوہِ وس بید پڑاوݨے --	----	ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
نا تُو آوہِ وس تیرتھِ نائیۓ --	----	ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥
نا تُو آوہِ وس دھرتی دھائیۓ --	----	ਨਾ ਤੂ ਆਵਹਿ ਵਸਿ ਧਰਤੀ ਧਾਈਐ ॥
نا تُو آوہِ وس کتےَ سیاݨپے --	----	ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
نا تُو آوہِ وس بہُتا دانُ دے --	----	ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥
سبھُ کو تیرےَ وس اگم اگوچرا --	----	ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
تُو بھگتا کےَ وس بھگتا تاݨُ تیرا --10--	----	ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥
سلوک م: 5 --	----	ਸਲੋਕ ਮਃ ੫ ॥
آپے وَیدُ آپ نارائݨُ --	----	ਆਪੇ ਵੈਦੁ ਆਪਿ ਨਾਰਾਇਣੁ ॥
ایہِ وَید جیء کا دُکھ لائݨ --	----	ਏਹਿ ਵੈਦ ਜੀਅ ਕਾ ਦੁਖੁ ਲਾਇਣ ॥
گُر کا سبدُ انمرِت رسُ کھائݨ --	----	ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ ॥

نانک جِسُ منِ وسےَ
تِس کے سبھِ دُوکھ مِٹائِݨ --1--

ਨਾਨਕ ਜਿਸੁ ਮਨਿ ਵਸੈ
ਤਿਸ ਕੇ ਸਭਿ ਦੂਖ ਮਿਟਾਇਣ ॥੧॥

م: 5 --

ਮਃ ੫ ॥

ہُکمِ[1] اُچھلےَ ہُکمے[2] رہےَ -- | [1]حُکمِ- [2]حُکمے-

ਹੁਕਮਿ ਉਛਲੈ ਹੁਕਮੇ ਰਹੈ ॥

ہُکمے[1] دُکھُ سُکھُ سم کرِ سہےَ -- | [1]حُکمے-

ਹੁਕਮੇ ਦੁਖੁ ਸੁਖੁ ਸਮ ਕਰਿ ਸਹੈ ॥

ہُکمے[1] نامُ جپےَ دِنُ راتِ -- | [1]حُکمے-

ਹੁਕਮੇ ਨਾਮੁ ਜਪੈ ਦਿਨੁ ਰਾਤਿ ॥

نانک جِس نوُ ہووےَ داتِ --

ਨਾਨਕ ਜਿਸ ਨੋ ਹੋਵੈ ਦਾਤਿ ॥

ہُکمِ[1] مرےَ ہُکمے[2] ہی جِیوےَ -- | [1]حُکمِ-
[2]حُکمے-

ਹੁਕਮਿ ਮਰੈ ਹੁਕਮੇ ਹੀ ਜੀਵੈ ॥

ہُکمے[1] نانّہا وڈا تھِیوےَ -- | [1]حُکمے-

ਹੁਕਮੇ ਨਾਨ੍ਹਾ ਵਡਾ ਥੀਵੈ ॥

ہُکمے[1] سوگ ہرکھ آننّد -- | [1]حُکمے-

ਹੁਕਮੇ ਸੋਗ ਹਰਖ ਆਨੰਦ ॥

ہُکمے[1] جپےَ نِروُدھر گُرمنّت -- | [1]حُکمے-

ਹੁਕਮੇ ਜਪੈ ਨਿਰੋਧਰ ਗੁਰਮੰਤ ॥

ہُکمے[1] آوݨُ جاݨُ رہاۓ -- | [1]حُکمے-

ਹੁਕਮੇ ਆਵਣੁ ਜਾਣੁ ਰਹਾਏ ॥

نانک جا کءُ بھگتی لاۓ --2--

ਨਾਨਕ ਜਾ ਕਉ ਭਗਤੀ ਲਾਏ ॥੨॥

پئُڑی --

ਪਉੜੀ ॥

ہءُ تِسُ ڈھاڈھی گُرباݨُ[1]
جِ تیرا سیوادارُ -- | [1]قُرباݨُ-

ਹਉ ਤਿਸੁ ਢਾਢੀ ਕੁਰਬਾਣੁ
ਜਿ ਤੇਰਾ ਸੇਵਦਾਰੁ ॥

ہءُ تِسُ ڈھاڈھی بلِہار
جِ گاوےَ گُݨ اپار --

ਹਉ ਤਿਸੁ ਢਾਢੀ ਬਲਿਹਾਰ
ਜਿ ਗਾਵੈ ਗੁਣ ਅਪਾਰ ॥

سو ڈھاڈھی دھنُ دھنّنُ جِسُ لوڑے نِرنّکارُ --	----	ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥
سو ڈھاڈھی بھاگٹھُ جِسُ سچا دُیار بارُ --	----	ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥
اوہُ ڈھاڈھی تُدھُ دھِیاءِ کلاݨے دِنُ رَیݨار --	----	ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥
منّگےَ انمّرِت نامُ ن آوےَ کدے ہارِ --	----	ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥
کپڑُ بھوجنُ سچُ رہدا لِوےَ دھار --	----	ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥
سو ڈھاڈھی گُݨونّتُ جِس نو پرّبھِ پیارُ --11--	----	ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥
سلوک م: 5 --	----	ਸਲੋਕ ਮਃ ੫ ॥
انمّرِت باݨی امِءُ رسُ انمّرِتُ ہرِ کا ناءُ --	Page# [963]	ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥
مِن تِن ہِردےَ سِمرِ ہرِ آٹھ پہر گُݨ گاءُ --	----	ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥
اُپدیسُ سُݨہُ تُم گُرسِکھہُ سچا اِہےَ سُیاءُ --	----	ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥

جنمُ پدارتھُ سپھلُ ہوءِ من مہِ لائِہُ بھاءُ --	----	ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥
سُوکھ سہج آندُ گھݨا پّربھُ جپِتیا دُکھُ جاءِ --	----	ਸੁਖ ਸਹਜ ਆਨਦੁ ਘਣਾ ਪ੍ਰਭੁ ਜਪਤਿਆ ਦੁਖੁ ਜਾਇ ॥
نانکؔ نامُ جپت سُکھُ اُوپجَے درگہ پائیئَے تھاءُ --1--	----	ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥
م: 5 --	----	ਮਃ ੫ ॥
نانکؔ نامُ دھِیائیئَے گُرُ پُورا متِ دےءِ --	----	ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥
بھاݨےَ جپ تپ سنّجمو بھاݨےَ ہی کڈھِ لےءِ --	----	ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥
بھاݨےَ جونِ بھوائیئَے بھاݨےَ بکھس[1] کرےءِ -- | [1]بخش-	----	ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥
بھاݨےَ دُکھُ سُکھُ بھوگیئَے بھاݨےَ کرم کرےءِ --	----	ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥
بھاݨےَ مِٹی ساجِ کےَ بھاݨےَ جوتِ دھرےءِ --	----	ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥
بھاݨےَ بھوگ بھوگائِدا بھاݨےَ منہِ کرےءِ --	----	ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥

بھانۓ نرکِ سُرگِ اُتارے بھانۓ دھرنِ پرےءِ --	----	ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥
بھانۓ ہی جِسُ بھگتی لاۓ نانک وِرلے ہے --2--	----	ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥
پئُڑی --	----	ਪਉੜੀ ॥
وڈِیائی سچے نام کی ہءُ جِیوا سُنِ سُنّے --	----	ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥
پسُو پریت اگیان اُدھارے اِک کھنّے --	----	ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥
دِنسُ رَینِ تیرا ناءُ سدا سد جاپیۓ --	----	ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥
ترِسنا بھُکھ وِکرال ناءِ تیرے دھْراپیۓ --	----	ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥
روگُ سوگُ دُکھُ ونّجے جِسُ ناءُ مَنِ وسے --	----	ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥
تِسہِ پراپتِ لالُ جو گُر سبدی رسے --	----	ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥
کھنّڈ برہمنّڈ بیئنّت اُدھارݨہاریا --	----	ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥

تیری سوبھا تُدھُ
سچے میرے پیارِیا --12--

ਤੇਰੀ ਸੋਭਾ ਤੁਧੁ
ਸਚੇ ਮੇਰੇ ਪਿਆਰਿਆ ॥੧੨॥

سلوک م: 5 --

ਸਲੋਕ ਮਃ ੫ ॥

مِترُ پیارا نانک جی مےَ چھڈِ گوائِیا
رنّگِ کسُنّبھےَ بھُلی --

ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ
ਗਵਾਇਆ
ਰੰਗਿ ਕਸੁੰਭੈ ਭੁਲੀ ॥

تءُ سجنٹ کی مےَ کیِم[1] ن پئُدی
ہءُ تُدھُ بِنُ اڈھُ ن لہدی --1-- | قیِم[1]-

ਤਉ ਸਜਣ ਕੀ ਮੈ ਕੀਮ ਨ ਪਉਦੀ
ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥

م: 5 --

ਮਃ ੫ ॥

سسُ وِرائِنِ نانک جیءُ سسُرا وادی
جیٹھو پءُ پءُ لُوہےَ --

ਸਸੁ ਵਿਰਾਇਨਿ ਨਾਨਕ ਜੀਉ ਸਸੁਰਾ ਵਾਦੀ
ਜੇਠੋ ਪਉ ਪਉ ਲੂਹੈ ॥

ہبھے بھسُ پُنیدے وتنُ
جا مےَ سجنٹ تُوہےَ --2--

ਹਭੇ ਭਸੁ ਪੁਣੇਦੇ ਵਤਨੁ
ਜਾ ਮੈ ਸਜਣੁ ਤੂਹੈ ॥੨॥

پئُڑی --

ਪਉੜੀ ॥

جِسُ تُو وُٹھا چِتِ
تِسُ دردُ نِوارنٹو --

ਜਿਸੁ ਤੂ ਵੁਠਾ ਚਿਤਿ
ਤਿਸੁ ਦਰਦੁ ਨਿਵਾਰਣੋ ॥

جِسُ تُو وُٹھا چِتِ
تِسُ کدے ن ہارنٹو --

ਜਿਸੁ ਤੂ ਵੁਠਾ ਚਿਤਿ
ਤਿਸੁ ਕਦੇ ਨ ਹਾਰਣੋ ॥

جِسُ مِلیا پُورا گُرُو
سُ سرپر تارنٹو --

ਜਿਸੁ ਮਿਲਿਆ ਪੂਰਾ ਗੁਰੂ
ਸੁ ਸਰਪਰ ਤਾਰਣੋ ॥

جِس نو لاۓ سچِ تِس سچّ سمہالنْو --	----	ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਾਲਣੋ ॥
جِسُ آئیا ہتھِ نِدھانُ سُ رہیا بھالنْو --	----	ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥
جِس نو اِکو رنّگُ بھگتُ سو جانْو --	----	ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥
اوہُ سبھنا کی رینُْ بِرہی چارنْو --	----	ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥
سبھِ تیرے چوج وِڈانْ سبھُ تیرا کارنْو --13--	----	ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥
سلوک م: 5 --	----	ਸਲੋਕ ਮਃ ੫ ॥
اُستتِ نِنّدا نانک جی مےَ ہبھ وِجائی چھوڑِیا ہبھُ کِجھُ تیاگی --	----	ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥
ہبھے ساک کُوڑاوے ڈِٹھے تءُ پلے تیڈّےَ لاگی --1--	----	ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥
م: 5 --	----	ਮਃ ੫ ॥
پھِردی پھِردی نانک جیءُ ہءُ پھاوی تھِیئی بہُتُ دِساورپنّدھا --	----	ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥

تا ہءُ سُکھِ سُکھالی سُتی جا گُر مِلِ سجنُڑ مےَ لدھا ۔۔2۔۔	----	ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥
پئُڑی ۔۔	----	ਪਉੜੀ ॥
سبھے دُکھ سنّتاپ جاں تُدھہُ بھُلیئَ ۔۔	Page# [964]	ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥
جے کیِچنِ لکھ اُپاو تاں کہی ن گھُلیئَ ۔۔	----	ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥
جِس نو وِسرےَ ناءُ سُ نِردھنُ کانْڈھیئَ ۔۔	----	ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥
جِس نو وِسرےَ ناءُ سو جونی ہانْڈھیئَ ۔۔	----	ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ ॥
جِسُ کھسمُ[1] ن آوےَ چِتِ تِسُ جمُ ڈنّڈُ دے ۔۔ | [1]خصمُ۔	----	ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥
جِسُ کھسمُ[1] ن آوی چِتِ روگی سے گنْٹے ۔۔ | [1]خصمُ۔	----	ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥
جِسُ کھسمُ[1] ن آوی چِتِ سُ کھرو اہنّکارِییا ۔۔ | [1]خصمُ۔	----	ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥
سوئی دُہیلا جگِ جِنِ ناءُ وِسارِییا ۔۔14۔۔	----	ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥

سلوکؔ م: 5 --	----	ਸਲੋਕ ਮਃ ੫ ॥
تیَڈی بنّدِس[1] مےَ کوءِ ن ڈِٹھا تُو نانکؔ منِ بھاٹا -- | [1]بنّدِش-	----	ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥
گھولِ گھُمائی تِسُ مِتّر وِچولے جےَ مِلِ کنّتُ پچھاٹا --1--	----	ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥
م: 5 --	----	ਮਃ ੫ ॥
پاو سُہاوے جاں تءُ دھِرِ جُلدے سِیسُ سُہاوا چرݨی --	----	ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥
مُکھُ سُہاوا جاں تءُ جسُ گاوےَ جیءُ پئِیا تءُ سرݨی --2--	----	ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥
پئُڑی --	----	ਪਉੜੀ ॥
مِلِ ناری ستسنّگِ منّگلُ گاوِییا --	----	ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥
گھر کا ہویا بنّدھانُ بہُڑِ ن دھاوِییا --	----	ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥
بِنٹھی دُرمتِ دُرتُ سوءِ کُوڑاوِییا --	----	ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥
سِیلونّتِ پردھانِ رِدےَ سچاوِییا --	----	ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥

اَنترِ باہرِ اِکُ اِک رِیتاوِییا --	----	ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥
مَنِ درسن کی پِیاس چرنْ داساوِیا --	----	ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥
سوبھا بنْی سِیگارُ کھسمِ[1] جاں راوِییا -- | خصمِ[1]	----	ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥
مِلِییا آءِ سنّجوگِ جاں تِس بھاوِییا --15--	----	ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥
سلوک م: 5 --	----	ਸਲੋਕ ਮਃ ੫ ॥
ہبھِ گُنْ تیَڈے نانک جیءُ مےَ کُو تھِیۓ مےَ نِرگُنْ تے کِیا ہووے --	----	ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥
تءُ جیوڈُ داتارُ ن کوئی جاچکُ سدا جاچووے --1--	----	ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥
م: 5 --	----	ਮਃ ੫ ॥
دیہ چھجنّدڑی اُوݨْ مجھُوݨا گُرِ سجنْ جیءُ دھرائِیا --	----	ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥
ہبھے سُکھ سُہیلڑا سُتا جِتا جگُ سبائِیا --2--	----	ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥
پئُڑی --	----	ਪਉੜੀ ॥

وڈا تیرا دربارُ
سچا تُدھُ تکھتُ[1] ـ ـ | [1]تخختُ-

ਵਡਾ ਤੇਰਾ ਦਰਬਾਰੁ
ਸਚਾ ਤੁਧੁ ਤਖਤੁ ॥

سِرِ ساہا پاتِساہُ[1]
نِہچلُ چئُرُ چھتُ ـ ـ | [1]پاتِشاہُ-

ਸਿਰਿ ਸਾਹਾ ਪਾਤਿਸਾਹੁ
ਨਿਹਚਲੁ ਚਉਰੁ ਛਤੁ ॥

جو بھاوےَ پاربرّہم
سوئی سچُ نِیاءُ ـ ـ

ਜੋ ਭਾਵੈ ਪਾਰਬ੍ਰਹਮ
ਸੋਈ ਸਚੁ ਨਿਆਉ ॥

جے بھاوےَ پاربرّہم
نِتھاوے ملےَ تھاءُ ـ ـ

ਜੇ ਭਾਵੈ ਪਾਰਬ੍ਰਹਮ
ਨਿਥਾਵੇ ਮਿਲੈ ਥਾਉ ॥

جو کِینّہی کرتارِ
سائی بھلی گل ـ ـ

ਜੋ ਕੀਨ੍ਹ੍ਹੀ ਕਰਤਾਰਿ
ਸਾਈ ਭਲੀ ਗਲ ॥

جِنّہی پچھاتا کھسمُ[1]
سے درگاہ مل ـ ـ | [1]خصمُ-

ਜਿਨ੍ਹ੍ਹੀ ਪਛਾਤਾ ਖਸਮੁ
ਸੇ ਦਰਗਾਹ ਮਲ ॥

سہی[1] تیرا پھُرمانُ[2]
کنےَ ن پھیرِیئےَ ـ ـ | [1]صہی- [2]فُرمانُ-

ਸਹੀ ਤੇਰਾ ਫੁਰਮਾਨੁ
ਕਿਨੈ ਨ ਫੇਰੀਐ ॥

کارنڑ کرنڑ کرِیم
کُدرتِ[1] تیرِیئےَ ـ ـ16ـ ـ | [1]قُدرتِ-

ਕਾਰਣ ਕਰਣ ਕਰੀਮ
ਕੁਦਰਤਿ ਤੇਰੀਐ ॥੧੬॥

سلوک م: 5 ـ ـ

ਸਲੋਕ ਮਃ ੫ ॥

سوءِ سُنّنڈڑی میرا تنُ منُ مئُلا
نامُ جپنّدڑی لالی ـ ـ

ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ
ਨਾਮੁ ਜਪੰਦੜੀ ਲਾਲੀ ॥

پنّدھِ جُلنّدڑی میرا انّدرُ ٹھنّڈھا گُر درسنُ دیکھِ نِہالی --1--	----	ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥
م: 5 --	----	ਮः ੫ ॥
ہٹھ منّجھاہُو مےَ مانٹکُ لدھا --	----	ਹਠ ਮੰਝਾਹੂ ਮੈ ਮਾਣਕੁ ਲਧਾ ॥
مُلِ ن گِھدھا مےَ کُو ستِگُرِ دِتا --	----	ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥
ڈھُونّڈھ وجائی تِھیا تِھتا --	----	ਢੂੰਢ ਵਞਾਈ ਥੀਆ ਥਿਤਾ ॥
جنمُ پدارتھُ نانکُ جِتا --2--	----	ਜਨਮੁ ਪਦਾਰਥੁ ਨਾਨਕ ਜਿਤਾ ॥੨॥
پئُڑی --	----	ਪਉੜੀ ॥
جِس کےَ مستکِ کرمُ ہوءِ سو سیوا لاگا --	----	ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥
جِسُ گُر مِلِ کملُ پّرگاسِیا سو اندِنُ جاگا --	----	ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥
لگا رنّگُ چرٹارِبنّد سبھُ بھّرمُ بھءُ بھاگا --	----	ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥
آتمُ جِتا گُرمتی آگنّجت پاگا --	----	ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥
جِسہِ دھِیائِیا پاربّرہمُ سو کلِ مہِ تاگا --	Page# [965]	ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥

سادھو سنّگتِ نِرملا اٹھسٹھِ مجناگا --	----	ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥
جِسُ پ٘ربھُ مِلیا آپٹا سو پُرکھُ سبھاگا --	----	ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥
نانک تِسُ بلِہارنّےَ جِسُ ایوڈ بھاگا --17--	----	ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥
سلوک م: 5 --	----	ਸਲੋਕ ਮਃ ੫ ॥
جاں پِرُ انّدرِ تاں دھن باہرِ --	----	ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
جاں پِرُ باہرِ تاں دھن ماہرِ --	----	ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
بِنُ ناوےَ بہُ پھیرُ پھِراہرِ --	----	ਬਿਨੁ ਨਾਵੈ ਬਹੁ ਫੇਰੁ ਫਿਰਾਹਰਿ ॥
ستِگُر سنّگِ دِکھائِیا جاہرِ[1] -- | [1]ظاہرِ-	----	ਸਤਿਗੁਰ ਸੰਗਿ ਦਿਖਾਇਆ ਜਾਹਰਿ ॥
جن نانک سچے سچِ سماہرِ --1--	----	ਜਨ ਨਾਨਕ ਸਚੇ ਸਚਿ ਸਮਾਹਰਿ ॥੧॥
م: 5 --	----	ਮਃ ੫ ॥
آہر سبھِ کردا پھِرےَ آہرُ اِکُ ن ہوءِ --	----	ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥
نانک جِتُ آہرِ جگُ اُدھرےَ وِرلا بُوجھےَ کوءِ --2--	----	ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥
پئُڑی --	----	ਪਉੜੀ ॥

وڈی ہُو وڈا اپارُ تیرا مرتبا --	----	ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
رنگ پرنّگ انیک ن جاپنِہِ کرتبا --	----	ਰੰਗ ਪਰੰਗ ਅਨੇਕ ਨ ਜਾਪਨਿ੍ ਕਰਤਬਾ ॥
جِیا انّدرِ جی ءُ سبھُ کِچھُ جاݨلا --	----	ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
سبھُ کِچھُ تیرے وسِ تیرا گھرُ بھلا --	----	ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
تیرے گھرِ آننّدُ ودھائی تُدھُ گھرِ --	----	ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
ماݨُ مہتا تیجُ آپݨا آپ جرِ --	----	ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
سرب کلا بھرپُورُ دِسے جت کتا --	----	ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
نانک داسنِ داسُ تُدھ آگے بِنوتا --18--	----	ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
سلوک م: 5 --	----	ਸਲੋਕ ਮਃ ੫ ॥
چھتڑے باجار[1] سوہنِ وِچ وپارِیۓ -- | [1]بازار	----	ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥

وکھرُ ہِکُ اپارُ نانک کھٹے سو دھنٓی --1--	----	ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
مہلا[1] 5 -- | محلا[1]-	----	ਮਹਲਾ ੫ ॥
کبیِرا ہمرا کو نہی ہم کِس ہُو کے ناہِ --	----	ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
جِنِ اِہُ رچنُ رچائیا تِس ہی ماہِ سماہِ --2--	----	ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥
پئُڑی --	----	ਪਉੜੀ ॥
سپھلِءُ بِرکھُ سُہاوڑا ہرِ سپھل انمّرِتا --	----	ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥
منُ لوچےَ اُنہ مِلنڑ کءُ کِءُ ونّجےَ گھِتا --	----	ਮਨੁ ਲੋਚੈ ਉਨ੍ ਮਿਲਣ ਕਉ ਕਿਉ ਵੰਞੈ ਘਿਤਾ ॥
ورنا چِہنا باہرا اوہُ اگمُ اجِتا --	----	ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥
اوہُ پیارا جیء کا جو کھولہےَ بھِتا --	----	ਓਹੁ ਪਿਆਰਾ ਜੀਅ ਕਾ ਜੋ ਖੋਲ੍ਹੈ ਭਿਤਾ ॥
سیوا کری تُساڑِییا مےَ دِسہُ مِتا --	----	ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥

کُربانْڑی[1] وَنّجا وارنْڑے بلے بلِ کِتا -- | [1]قُربانْڑی-	----	ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥
دسنِ سنّت پیارِیا سُنْڑہُ لاءِ چِتا --	----	ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥
جِسُ لِکھیا نانک داس تِسُ ناءُ انّمرِتُ ستِگُرِ دِتا --19--	----	ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥
سلوک مہلا[1] 5 -- | [1]محلا-	----	ਸਲੋਕ ਮਹਲਾ ੫ ॥
کبیر دھرتی سادھ کی تسکر بَیسہِ گاہِ --	----	ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
دھرتی بھارِ ن بِیاپئی اُن کءُ لاہُو لاہِ --1--	----	ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
مہلا[1] 5 -- | [1]محلا-	----	ਮਹਲਾ ੫ ॥
کبیر چاول کارنْڑے تُکھ کءُ مُہلی لاءِ --	----	ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
سنّگِ کسنّگی بَیستے تب پُوچھے دھرم راءِ --2--	----	ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
پئُڑی --	----	ਪਉੜੀ ॥
آپے ہی وڈ پروارُ آپ اِکاتِیا --	----	ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥

آپݨی کِیمتِ[1] آپِ
آپے ہی جاتِیا -- | [1]قیمتِ-

ਆਪਣੀ ਕੀਮਤਿ ਆਪਿ
ਆਪੇ ਹੀ ਜਾਤੀਆ ॥

سبھُ کِچھُ آپے آپِ
آپِ اُپنّیا --

ਸਭੁ ਕਿਛੁ ਆਪੇ ਆਪਿ
ਆਪਿ ਉਪੰਨਿਆ ॥

آپݨا کِیتا آپِ
آپِ ورنّیا --

ਆਪਣਾ ਕੀਤਾ ਆਪਿ
ਆਪਿ ਵਰੰਨਿਆ ॥

دھنّنُ سُ تیرا تھانُ
جِتھےَ تُوٗ وُٹھا --

ਧੰਨੁ ਸੁ ਤੇਰਾ ਥਾਨੁ
ਜਿਥੈ ਤੂ ਵੁਠਾ ॥

دھنّنُ سُ تیرے بھگت
جِنّھی سچُ تُوٗں ڈِٹھا --

ਧੰਨੁ ਸੁ ਤੇਰੇ ਭਗਤ
ਜਿਨ੍ਹੀ ਸਚੁ ਤੂੰ ਡਿਠਾ ॥

جِس نو تیری دئِیا
سلاہے سوءِ تُدھ --
Page# [966]
ਜਿਸ ਨੋ ਤੇਰੀ ਦਇਆ
ਸਲਾਹੇ ਸੋਇ ਤੁਧੁ ॥

جِسُ گُر بھیٹے نانک
نِرمل سوئی سُدھ --20--

ਜਿਸੁ ਗੁਰ ਭੇਟੇ ਨਾਨਕ
ਨਿਰਮਲ ਸੋਈ ਸੁਧੁ ॥੨੦॥

سلوک م: 5 --

ਸਲੋਕ ਮਃ ੫ ॥

پھرِیدا بھُومِ رنّگاولی
منّجھِ وِسُولا باگُ[1] -- | [1]باغ-

ਫਰੀਦਾ ਭੁਮਿ ਰੰਗਾਵਲੀ
ਮੰਝਿ ਵਿਸੂਲਾ ਬਾਗੁ ॥

جو نر پیرِ نِواجِیا
تِنّھا انّچ ن لاگ --1--

ਜੋ ਨਰ ਪੀਰਿ ਨਿਵਾਜਿਆ
ਤਿਨ੍ਹਾ ਅੰਚ ਨ ਲਾਗ ॥੧॥

م: 5 --	----	ਮਃ ੫ ॥
پھرِیدا اُمر[1] سُہاوڑی سنّگِ سُونّڑی دیہ -- | عُمر[1]-	----	ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
وِرلے کیئی پئِیئنّہِ جِنّہا پِیارے نیہ --2--	----	ਵਿਰਲੇ ਕੇਈ ਪਈਅਨਿ੍ ਜਿਨ੍ਹਾ ਪਿਆਰੇ ਨੇਹ ॥੨॥
پئُڑی --	----	ਪਉੜੀ ॥
جپُ تپُ سنّجمُ دِئِیا دھرمُ جِسُ دیہِ سُ پاۓ --	----	ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥
جِسُ بُجھائِہِ اگنِ آپِ سو نامُ دھِیاۓ --	----	ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥
انّترجامی اگم پُرکھُ اِک دّرِسٹِ دِکھاۓ --	----	ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥
سادھسنّگتِ کےَ آسرےَ پّربھ سِءُ رنّگُ لاۓ --	----	ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥
ائُگنڑ کٹِ مُکھُ اُجلا ہرِ نامِ تراۓ --	----	ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥
جنم مرنڑ بھءُ کٹِئُونُ پھِرِ جونِ ن پاۓ --	----	ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥

اَنّدھ کُوپ تے کاڈِھئُنُ لڑُ آپِ پھڑاۓ --	----	ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥
نانکُ بکھسِ[1] مِلائِئُنُ رکھے گلِ لاۓ --21-- | [1]بخشِ-	----	ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥
سلوکُ م: 5 --	----	ਸਲੋਕ ਮਃ ੫ ॥
مُھبتِ[1] جِسُ کھُداءِ[2] دی رتا رنّگِ چلُولِ -- | [1]مُحبتِ- [2]خُداءِ-	----	ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥
نانکُ وِرلے پائِئیہِ تِسُ جن کِیم[1] ن مُولِ --1-- | [1]قِیم-	----	ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
م: 5 --	----	ਮਃ ੫ ॥
اَنّدرُ وِدھا سچِ ناءِ باہرِ بھی سچُ ڈِٹھومِ --	----	ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥
نانکُ روِیا ہبھ تھاءِ وݨِ ترِݨِ ترِبھوݨِ رومِ --2--	----	ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
پئُڑی --	----	ਪਉੜੀ ॥
آپے کِیتو رچنُ آپے ہی رتِیا --	----	ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥
آپے ہوئِئو اِکُ آپے بہُ بھِتیا --	----	ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥

آپے سبھنا منجھِ آپے باہرا --	ਆਪੇ ਸਭਨਾ ਮੰਝਿ ਆਪੇ ਬਾਹਰਾ ॥
آپے جانہِ دُورِ آپے ہی جاہرا[1] -- | [1]ظاہرا-	ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥
آپے ہووہِ گُپتُ آپے پر گٹیئے --	ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥
کِیمتِ[1] کسے ن پاءِ تیری تھٹیئے -- | [1]قیمتِ-	ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥
گہِر گنّبھیرُ اتھاہُ اپارُ اگنّت تُوں --	ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤ ਤੂੰ ॥
نانک ورتےَ اِکُ اِکو اِکُ تُوں --22--1--2-- سُدھُ --	ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
رامکلی کی وار راءِ بلونڈِ تتھا ستےَ ڈُومِ آکھی	ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ستِگُر پرسادِ --	ੴ ਸਤਿਗੁਰ ਪ੍ਰਸਾਦਿ ॥
ناءُ کرتا کادرُ[1] کرے کِءُ بولُ ہووے جوکھِیودے -- | [1]قادرُ-	ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥

دے گُنا ستِ بھَینڑ بھراو ہےَ	----	ਦੇ ਗੁਨਾ ਸਤਿ ਭੈਣ ਭਰਾਵ ਹੈ
پارنّگتِ دانُ پڑِیودے َ --		ਪਾਰੰਗਤਿ ਦਾਨੁ ਪੜੀਵਦੈ ॥
نانکُ راجُ چلائِیا	----	ਨਾਨਕ ਰਾਜੁ ਚਲਾਇਆ
سچُ کوٹُ ستانٔی َنیو دے َ --		ਸਚੁ ਕੋਟੁ ਸਤਾਣੀ ਨੀਵ ਦੈ ॥
لہنٔے دھرِئونُ چھتُ سِرِ	----	ਲਹਣੇ ਧਰਿਓਨੁ ਛਤੁ ਸਿਰਿ
کرِ سِپھتی[1] انمّرِتُ پِیودے َ -- | [1]صِفتی-		ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
متِ گُر آتم دیو دی	----	ਮਤਿ ਗੁਰ ਆਤਮ ਦੇਵ ਦੀ
کھڑگِ جورِ[1] پراکُءِ جیء دے َ -- | [1]زورِ-		ਖੜਗਿ ਜੋਰਿ ਪਰਾਕੁਇ ਜੀਅ ਦੈ ॥
گُرِ چیلے رہراسِ کیئی	----	ਗੁਰਿ ਚੇਲੇ ਰਹਰਾਸਿ ਕੀਈ
نانکِ سلامتِ تھِیودے َ --		ਨਾਨਕਿ ਸਲਾਮਤਿ ਥੀਵਦੈ ॥
سہِ ٹِکا دِتوسُ جِیودے َ --1--	----	ਸਹਿ ਟਿਕਾ ਦਿਤੋਸੁ ਜੀਵਦੈ ॥੧॥
لہنٔے دی پھیرائیئَ	----	ਲਹਣੇ ਦੀ ਫੇਰਾਈਐ
نانکا دوہی کھٹیئَ --		ਨਾਨਕਾ ਦੋਹੀ ਖਟੀਐ ॥
جوتِ اوہا جُگتِ ساءِ	----	ਜੋਤਿ ਓਹਾ ਜੁਗਤਿ ਸਾਇ
سہِ کائِیا پھیرِ پلٹیئَ --		ਸਹਿ ਕਾਇਆ ਫੇਰਿ ਪਲਟੀਐ ॥
جھُلےَ سُ چھتُ نِرنّجنی	----	ਝੁਲੈ ਸੁ ਛਤੁ ਨਿਰੰਜਨੀ
مِلِ تکھتُ[1] بَیٹھا گُر ہٹیئَ -- | [1]تخت-		ਮਲਿ ਤਖਤੁ ਬੈਠਾ ਗੁਰ ਹਟੀਐ ॥
کرہِ جِ گُر پھُرمائِیا[1]	----	ਕਰਹਿ ਜਿ ਗੁਰ ਫੁਰਮਾਇਆ
سِل جوگُ الوٗنٔی چٹیئَ -- | [1]فُرمائِیا-		ਸਿਲ ਜੋਗੁ ਅਲੂਣੀ ਚਟੀਐ ॥

لنّگرُ چلےَ گُر سبدِ
ہرِ توٹِ ن آوی کھٹیٔے --

ਲੰਗਰੁ ਚਲੈ ਗੁਰ ਸਬਦਿ
ਹਰਿ ਤੋਟਿ ਨ ਆਵੀ ਖਟੀਐ ॥

Page# [967]

کھرچے دِتِ کھسنّم دی
آپ کھہدی کھیَر دبٹیٔے --

ਖਰਚੇ ਦਿਤਿ ਖਸੰਮ ਦੀ
ਆਪ ਖਹਦੀ ਖੈਰਿ ਦਬਟੀਐ ॥

ہووےَ سِپھتِ[1] کھسنّم دی
نُورُ ارسہُ[2] کُرسہُ[3] جھٹیٔے -- | [1]صِفتِ- [2]عرشہ-
[3]قُرسہ-

ਹੋਵੈ ਸਿਫਤਿ ਖਸੰਮ ਦੀ
ਨੂਰੁ ਅਰਸਹੁ ਕੁਰਸਹੁ ਝਟੀਐ ॥

تُدھُ ڈِٹھے سچے پاتِساہ[1]
مل جنم جنم دی کٹیٔے -- | [1]پاتشاہ-

ਤੁਧੁ ਡਿਠੇ ਸਚੇ ਪਾਤਿਸਾਹ
ਮਲੁ ਜਨਮ ਜਨਮ ਦੀ ਕਟੀਐ ॥

سچُ جِ گُرِ پھُرمائِیا[1]
کِءُ ایدو بولہُ ہٹیٔے -- | [1]فُرمائِیا-

ਸਚੁ ਜਿ ਗੁਰਿ ਫੁਰਮਾਇਆ
ਕਿਉ ਏਦੂ ਬੋਲਹੁ ਹਟੀਐ ॥

پُتّری کئُلُ[1] ن پالِئو
کرِ پیِرہُ کنّہ مُرٹیٔے -- | [1]قئُل-

ਪੁਤ੍ਰੀ ਕਉਲੁ ਨ ਪਾਲਿਓ
ਕਰਿ ਪੀਰਹੁ ਕੰਨ੍ਹ ਮੁਰਟੀਐ ॥

دِلِ کھوٹےَ آکی[1] پھِرنِہ
بنّہ بھارُ اُچائِنِہ چھٹیٔے -- | [1]آقی-

ਦਿਲਿ ਖੋਟੈ ਆਕੀ ਫਿਰਨ੍ਹਿ
ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ ॥

جِنِ آکھی سوئی کرے
جِنِ کیِتی تِنےَ تھٹیٔے --

ਜਿਨਿ ਆਖੀ ਸੋਈ ਕਰੇ
ਜਿਨਿ ਕੀਤੀ ਤਿਨੈ ਥਟੀਐ ॥

کئُنُ ہارے کِنِ اُوٹیٔے --2--

ਕਉਣੁ ਹਾਰੇ ਕਿਨਿ ਉਵਟੀਐ ॥੨॥

جِنِ کیِتی سو منّنٔا
کو سالُ جواہے سالی --

ਜਿਨਿ ਕੀਤੀ ਸੋ ਮੰਨਣਾ
ਕੋ ਸਾਲੁ ਜਿਵਾਹੇ ਸਾਲੀ ॥

دھرم راءِ ہے دیوتا لےَ گلا کرے دلالی --	ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
ستگُر آکھے سچا کرے سا بات ہووے درہالی[1] -- | [1]درحالی-	ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
گُر انگد دی دوہی پھِری سچُ کرتے بَندھِ بہالی --	ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
نانکُ کائِیا پلٹُ کرِ مِل تکھتُ[1] بَیٹھا سے ڈالی -- | [1]تخت-	ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
درُ سیوے اُمتِ کھڑی مسکلے[1] ہوءِ جنگالی[2] -- | [1]مصقلے- [2]زنگالی-	ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
دِر درویس[1] کھسنّم دے ناءِ سچے بانٔی لالی -- | [1]درویش-	ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
بلونّڈ کھیوی نیک جن[1] جِس بہُتی چھاءُ پترّالی -- | [1]زن-	ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
لنّگرِ دَولتِ ونڈیۓ رسُ انمرِتُ کھیرِ گھیالی --	ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
گُرسِکھا کے مُکھ اُجلے منمُکھ تھیۓ پرالی --	ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥

پۓ کبُولُ[1] کھسنّم نالِ	----	ਪਏ ਕਬੂਲੁ ਖਸੰਮ ਨਾਲਿ
جاں گھال مردی گھالی -- | [1]قبُولُ-		ਜਾਂ ਘਾਲ ਮਰਦੀ ਘਾਲੀ ॥
ماتا کھِیوی سہُ سوءِ	----	ਮਾਤਾ ਖੀਵੀ ਸਹੁ ਸੋਇ
جِنِ گوءِ اُٹھالی --3--		ਜਿਨਿ ਗੋਇ ਉਠਾਲੀ ॥੩॥
ہورِنْئو گنّگ وہائیۓَ	----	ਹੋਰਿੰਓ ਗੰਗ ਵਹਾਈਐ
دُنِیائی آکھےَ کِ کِئونُ --		ਦੁਨਿਆਈ ਆਖੈ ਕਿ ਕਿਓਨੁ ॥
نانک اِیسرِ جگناتھِ	----	ਨਾਨਕ ਈਸਰਿ ਜਗਨਾਥਿ
اُچھدی وَینڑُ وِرِکئونُ --		ਉਚਹਦੀ ਵੈਣੁ ਵਿਰਿਕਿਓਨੁ ॥
مادھانڑا پربتُ کرِ	----	ਮਾਧਾਣਾ ਪਰਬਤੁ ਕਰਿ
نیترّ باسکُ سبدِ رِڑکئونُ --		ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
چئُدہ رتن نِکالِئنُ	----	ਚਉਦਹ ਰਤਨ ਨਿਕਾਲਿਅਨੁ
کرِ آوا گئُنڑُ چِلکِئونُ --		ਕਰਿ ਆਵਾ ਗਉਣੁ ਚਿਲਕਿਓਨੁ ॥
کُدرتِ[1] اِہِ ویکھالیئنُ	----	ਕੁਦਰਤਿ ਅਹਿ ਵੇਖਾਲੀਅਨੁ
جِنڑِ اَیوڈ پِڈ ٹھِنڑکِئونُ -- | [1]قُدرتِ-		ਜਿਣਿ ਐਵਡ ਪਿਡ ਠਿਣਕਿਓਨੁ ॥
لہنڑےَ دھرِئونُ چھترّ سِرِ	----	ਲਹਣੇ ਧਰਿਓਨੁ ਛਤ੍ਰੁ ਸਿਰਿ
اسمانِ کِیاڑا چھِکِئونُ --		ਅਸਮਾਨਿ ਕਿਆੜਾ ਛਿਕਿਓਨੁ ॥
جوتِ سمانڑی جوتِ ماہِ	----	ਜੋਤਿ ਸਮਾਣੀ ਜੋਤਿ ਮਾਹਿ
آپُ آپےَ سیتی مِکِئونُ --		ਆਪੁ ਆਪੈ ਸੇਤੀ ਮਿਕਿਓਨੁ ॥

سِکھاں پُتّراں گھوکھِ کے سبھ اُمتِ ویکھہُ جِ کِئونُ --	----	ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
جاں سُدھوسُ تاں لہنٛا ٹِکِئونُ --4--	----	ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
پھیرِ وسائِیا پھیرُیانٛ ستِگُرِ کھاڈُور --	----	ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
جپُ تپُ سنّجمُ نالِ تُدھُ ہورُ مُچُ گرُور[1] -- | [1]غرُور-	----	ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
لبُ وِنٛاہے مانٛسا جِءُ پانٛی بُور --	----	ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
ورِّہیٔ درگہ گُرو کی کُدرتی[1] نُور -- | [1]قُدرتی-	----	ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
جِتُ سُ ہاتھ ن لبھئی تُوںَ اوہ ٹھرُور --	----	ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
نءُ نِدھِ نامُ نِدھانُ ہے تُدھُ وِچِ بھرپُور --	----	ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
نِنّدا تیری جو کرے سو وںجے چُور --	----	ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
نیڑے دِسے مات لوک تُدھُ سُجھے دُور --	----	ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥

پھیرِ وسائِیا پھیرُیانْ ستِگُرِ کھاڈُورُ --5--	----	ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
سو ٹِکا سو بَیہنْا سوئی دِیبانْ --	----	ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
پیُو دادے جیوِہا پوتا پروانْ --	Page# [968]	ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
جِنِ باسکُ نیترے گھتِیا کرِ نیہی تانْ --	----	ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥
جِنِ سمُنّدُ وِرولِیا کرِ میرُ مدھانْ --	----	ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥
چئُدہ رتن نِکالِئنُ کیِتونُ چانانْ --	----	ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥
گھوڑا کیِتو سہج دا جتُ کیِئو پلانْ --	----	ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥
دھنکھُ چڑائِئو ست دا جس ہنّدا بانْ --	----	ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥
کلِ وِچِ دھو اندھارُ سا چڑِیا رَے بھانْ --	----	ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

ستہُ کھیتُ جمائِئو
ستہُ چھاواݨُ --

ਸਤਹੁ ਖੇਤੁ ਜਮਾਇਓ
ਸਤਹੁ ਛਾਵਾਣੁ ॥

نِت رسوئی تیرِیۓ
گھِءُ مَیدا کھاݨُ --

ਨਿਤ ਰਸੋਈ ਤੇਰੀਐ
ਘਿਉ ਮੈਦਾ ਖਾਣੁ ॥

چارے کُنّڈاں سُجھِیئوس
من مہِ سبدُ پرواݨُ --

ਚਾਰੇ ਕੁੰਡਾਂ ਸੁਝੀਓਸੁ
ਮਨ ਮਹਿ ਸਬਦੁ ਪਰਵਾਣੁ ॥

آوا گئُݨُ نِوارِئو
کرِ ندرِ نِیساݨُ[1] -- | [1]نِیشاݨُ-

ਆਵਾ ਗਉਣੁ ਨਿਵਾਰਿਓ
ਕਰਿ ਨਦਰਿ ਨੀਸਾਣੁ ॥

اُترِیا اُتارُ لَے
سو پُرکھُ سُجاݨُ --

ਅਉਤਰਿਆ ਅਉਤਾਰੁ ਲੈ
ਸੋ ਪੁਰਖੁ ਸੁਜਾਣੁ ॥

جھکھڑِ واءُ ن ڈولئی
پربتُ میراݨُ --

ਝਖੜਿ ਵਾਉ ਨ ਡੋਲਈ
ਪਰਬਤੁ ਮੇਰਾਣੁ ॥

جاݨَے بِرتھا جیء کی
جاݨی ہُو جاݨُ --

ਜਾਣੈ ਬਿਰਥਾ ਜੀਅ ਕੀ
ਜਾਣੀ ਹੂ ਜਾਣੁ ॥

کِیا سالاہی[1] سچے پاتِساہ[2]
جاں تُو سُگھڑُ سُجاݨُ -- | [1]سالاحی- [2]پاتِشاہ-

ਕਿਆ ਸਾਲਾਹੀ ਸਚੇ ਪਾਤਿਸਾਹ
ਜਾਂ ਤੂ ਸੁਘੜੁ ਸੁਜਾਣੁ ॥

دانُ جِ ستِگُر بھاوسی
سو ستے داݨُ --

ਦਾਨੁ ਜਿ ਸਤਿਗੁਰ ਭਾਵਸੀ
ਸੋ ਸਤੇ ਦਾਣੁ ॥

نانک ہنّدا چھتّرُ سِرِ اُمتِ ہَیرانڑُ[1] ــ ــ | [1]حَیرانڑُ-	----	ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥
سو ٹِکا سو بَیہنٹا سوئی دِیبانڑُ ــ ــ	----	ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
پِیو دادے جیوِہا پوتّرا پروانڑُ ــ ــ6ــ ــ	----	ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥
دھنّنُ دھنّنُ رامداس گرُ جِنِ سِرِیا تنےَ سوارِیا ــ ــ	----	ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
پُوری ہوئی کراماتِ آپِ سِرجنٹھارےَ دھارِیا ــ ــ	----	ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
سِکھی اتےَ سنّگتی پاربّرہمُ کرِ نمسکارِیا ــ ــ	----	ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
اٹلُ اتھاہُ اتولُ تُو تیرا انّتُ ن پاراوارِیا ــ ــ	----	ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
جِنّھی تُوںّ سیوِیا بھاءُ کرِ سے تُدھُ پارِ اُتارِیا ــ ــ	----	ਜਿਨ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
لبُ لوبھُ کامُ کرودھُ موہُ مارِ کڈھے تُدھُ سپرِوارِیا ــ ــ	----	ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥

دھنّنُ سُ تیرا تھانُ ہےَ سچُ تیرا پَیسکارِیا --	----	ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
نانکُ تُو لہنٹا تُوہےَ گُرُ امرُ تُو وِیچارِیا --	----	ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
گُرُ ڈِٹھا تاں منُ سادھارِیا --7--	----	ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
چارے جاگے چہُ جُگی پنّچائِنڑُ آپے ہوِیا --	----	ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
آپنّہےَ آپُ ساجِئُونُ آپے ہی تھنّمِہ کھلوِیا --	----	ਆਪੀਨੈ੍ ਆਪੁ ਸਾਜਿਓਨੁ ਆਪੇ ਹੀ ਥੰਮਿ੍ ਖਲੋਆ ॥
آپے پٹی کلم[1] آپِ آپِ لِکھنٹہارا ہوِیا -- | [1]قلم-	----	ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥
سبھ اُمتِ آونڑ جاونڑی آپے ہی نوا نِروِیا --	----	ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
تکھتِ[1] بَیٹھا ارجن گُرُو ستِگُرُ کا کھِوےَ چنّدوِیا -- | [1]تخت-	----	ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
اُگوڑہُ تےَ آتھوڑہُ چہُ چکی کِیئُنُ لوِیا --	----	ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥
جِنّہی گُرُو ن سیوِئو منمُکھا پئِیا موِیا --	----	ਜਿਨ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥

دُوݨی چئُݨی کراماتِ سچے کا سچا ڈھویا --	----	ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥
چارے جاگے چہُ جُگی پنّچائِݨُ آپے ہویا --8--1--	----	ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥
رامکلی باݨی بھگتا کی -- کبِیر جی ءُ	----	ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
کائِیا کلالنِ لاہنِ میلءُ گُر کا سبدُ گُڑُ کِینُ رے --	----	ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥
ترِسنا کامُ کرودھُ مد متسر کاٹِ کاٹِ کسُ دِینُ رے --1--	----	ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥
کوئی ہےَ رے سنّتُ سہج سُکھ انّترِ جا کءُ جپُ تپُ دےءُ دلالی رے --	Page# [969]	ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥
ایک بُوںد بھرِ تنُ منُ دیوءُ جو مدُ دےءِ کلالی رے --1-- رہاءُ --	----	ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥
بھون چترُ دس بھاٹھی کینّہی برّہم اگنِ تنِ جاری رے --	----	ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥
مُدّرا مدک سہج دھُنِ لاگی سُکھمن پوچنہاری رے --2--	----	ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥

تیرتھ برت نیم سُچِ سنّجم
روِ سسِ گہنے دےءُ رے --

ਤੀਰਥ ਬਰਤ ਨੇਮ ਸੁਚਿ ਸੰਜਮ
ਰਵਿ ਸਸਿ ਗਹਨੈ ਦੇਉ ਰੇ ॥

سُرتِ پیال سُدھا رسُ انّمرِتُ
ایہُ مہا رسُ پےءُ رے --3--

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ
ਏਹੁ ਮਹਾ ਰਸੁ ਪੇਉ ਰੇ ॥੩॥

نِجھر دھار چُئے اتِ نِرمل
اِہ رس منُویا راتو رے --

ਨਿਝਰ ਧਾਰ ਚੁਐ ਅਤਿ ਨਿਰਮਲ
ਇਹ ਰਸ ਮਨੂਆ ਰਾਤੋ ਰੇ ॥

کہِ کبیر سگلے مد چھُوچھے
اِہے مہا رسُ ساچو رے --4--1--

ਕਹਿ ਕਬੀਰ ਸਗਲੇ ਮਦ ਛੂਛੇ
ਇਹੈ ਮਹਾ ਰਸੁ ਸਾਚੋ ਰੇ ॥੪॥੧॥

گُڑُ کرِ گیانُ دھیانُ کرِ مہُویا
بھءُ بھاٹھی من دھارا --

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ
ਭਉ ਭਾਠੀ ਮਨ ਧਾਰਾ ॥

سُکھمن ناری سہج سمانی
پیوے پیونہارا --1--

ਸੁਖਮਨ ਨਾਰੀ ਸਹਜ ਸਮਾਨੀ
ਪੀਵੈ ਪੀਵਨਹਾਰਾ ॥੧॥

ائُدھو میرا منُ متوارا --

ਅਉਧੂ ਮੇਰਾ ਮਨੁ ਮਤਵਾਰਾ ॥

اُنمد چڑھا مدن رسُ چاکھیا
ترِبھون بھئیا اُجیارا --1-- رہاءُ --

ਉਨਮਦ ਚਢਾ ਮਦਨ ਰਸੁ ਚਾਖਿਆ
ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥

دُءِ پُر جورِ رسائی بھاٹھی
پیءُ مہا رسُ بھاری --

ਦੁਇ ਪੁਰ ਜੋਰਿ ਰਸਾਈ ਭਾਠੀ
ਪੀਉ ਮਹਾ ਰਸੁ ਭਾਰੀ ॥

کامُ کرودھُ دُءِ کیئے جلیتا
چھُوٹِ گئی سنّساری --2--

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ
ਛੂਟਿ ਗਈ ਸੰਸਾਰੀ ॥੨॥

پّرگٹ پّرگاس گِیان گُر گنّمِت ستِگُر تے سُدھِ پائی --	----	ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥
داسُ کبِیرُ تاسُ مد ماتا اُچکِ ن کبہُو جائی --3--2--	----	ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥
تُوںّ میرو میرُ پربتُ سُیامی اوٹ گہی مےَ تیری --	----	ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
نا تُم ڈولہُ نا ہم گِرتے رکھِ لینی ہرِ میری --1--	----	ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
اب تب جب کب تُہی تُہی --	----	ਅਬ ਤਬ ਜਬ ਕਬ ਤੁਹੀ ਤੁਹੀ ॥
ہم تُء پرسادِ سُکھی سد ہی --1-- رہاءُ --	----	ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥
توَرے بھروسے مگہر بسِئو میرے تن کی تپتِ بُجھائی --	----	ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥
ہِلے درسنُ مگہر پائِئو پھُنِ کاسی بسے آئی --2--	----	ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
جَیسا مگہرُ تَیسی کاسی ہم اےکےَ کرِ جانی --	----	ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥

ہم نِردھن جِ ءُ اِہُ دھنُ پائِیا مرتے پھوٹِ گُمانی --3--	----	ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
کرےَ گُمانُ چُبھِہِ تِسُ سُولا کو کاڈھن کءُ ناہی --	----	ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥
اجےَ سُ چوبھ کءُ بِلل بِلاتے نرکے گھور پچاہی --4--	----	ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥
کونُ نرکُ کِیا سُرگُ بِچارا سنّتن دوئُو رادے --	----	ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ہم کاہُو کی کانِ ن کڈھتے اپنے گُر پرسادے --5--	----	ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
اب تءُ جاءِ چڈھے سِنّگھاسنِ ملے ہےَ سارِنّگپانی --	----	ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
رام کبِیرا ایک بھۓ ہےَ کوءِ ن سکےَ پچھانی --6--3--	----	ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥
سنّتا مانءُ دُوتا ڈانءُ اِہ کُٹواری میری --	----	ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥
دِوس رَینِ تیرے پاءُ پلوسءُ کیس چور کرِ پھیری --1--	----	ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥
ہم کُوکر تیرے دربارِ --	----	ਹਮ ਕੂਕਰ ਤੇਰੇ ਦਰਬਾਰਿ ॥

بھئُکہِ آگےَ بدنُ پسارِ --1-- رہاءُ --	----	ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥
پُورب جنم ہم تُمھّرے سیوک اب تءُ مِٹیا ن جائی --	----	ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
تیرے دُیارےَ دھُنِ سہج کی ماتھےَ میرے دگائی --2--	Page# [970]	ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥
داگے ہوہِ سُ رن مہِ جُوجھہِ بِنُ داگے بھگِ جائی --	----	ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
سادھُو ہوءِ سُ بھگتِ پچھانےَ ہرِ لئے کھجانےَ[1] پائی --3-- | [1]خزانے	----	ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
کوٹھرے مہِ کوٹھری پرم کوٹھی بیچارِ --	----	ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
گُرِ دِینی بستُ کبِیر کءُ لیوہُ بستُ سمھّارِ --4--	----	ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
کبِیرِ دِیئی سنّسار کءُ لِینی جِسُ مستکِ بھاگُ --	----	ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
انّمرِت رسُ جِنِ پائِیا تھِرُ تا کا سوہاگُ --5--4--	----	ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥
جِہ مُکھِ بیدُ گائِتّری نکسےَ سو کِءُ برّہمنُ بِسرُ کرےَ --	----	ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥

جا کےَ پاءِ جگتُ سبھُ لاگےَ سو کِءُ پنّڈِتُ ہرِ ن کہےَ --1--	ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥
کاہے میرے باّمھن ہرِ ن کہہِ --	ਕਾਹੇ ਮੇਰੇ ਬਾਮ੍ਹਨ ਹਰਿ ਨ ਕਹਹਿ ॥
رامُ ن بولہِ پاڈے دوجکُ[1] بھرہِ --1-- رہاءُ -- | [1]دوزکُ-	ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥
آپن اُوچ ںیچ گھرِ بھوجنُ ہٹھے کرم کرِ اُدرُ بھرہِ --	ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
چئُدس اماوس رچِ رچِ مانْگہِ کر دِیپکُ لےَ کُوپ پرہِ --2--	ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥
تُوںّ برّہمنُ مےَ کاسِیکُ جُلہا مُہِ توہِ برابری کیَسے کےَ بنہِ --	ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥
ہمرے رام نام کہِ اُبرے بید بھروسے پانْڈے ڈُوبِ مرہِ --3--5--	ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
ترورُ ایکُ اننّت ڈار ساکھا پُہپ پترّ رس بھرِییا --	ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥
اِہ انمّرِت کی باڑی ہےَ رے تِن ہرِ پُورےَ کرِییا --1--	ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥

جانی جانی رے راجا رام کی کہانی --	----	ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
انتّرِ جوتِ رام پرگاسا گُرمُکھِ بِرلےَ جانی --1-- رہاءُ --	----	ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
بھورُ ایکُ پُہپ رس بِیدھا بارہ لے اُر دھرِیا --	----	ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥
سورہ مدھے پونُ جھکورِیا آکاسے پھرُ پھرِیا --2--	----	ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥
سہج سُنّنِ اِکُ بِروا اُپجِیا دھرتی جلہرُ سوکھِیا --	----	ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥
کہِ کبِیر ہءُ تا کا سیوکُ جِنِ اِہُ بِروا دیکھِیا --3--6--	----	ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
مُنّدّرا مونِ دئِیا کرِ جھولی پتّر کا کرہُ بیچارُ رے --	----	ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
کھِنّتھا اِہُ تنُ سِیئءُ اپنا نامُ کرءُ آدھارُ رے --1--	----	ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
اَیسا جوگُ کماوہُ جوگی --	----	ਐਸਾ ਜੋਗੁ ਕਮਾਵਹੁ ਜੋਗੀ ॥
جپ تپ سنّجمُ گُرمُکھِ بھوگی --1-- رہاءُ --	----	ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥

بُدھِ بِبھُوتِ چڑھاوءُ اپُنی سِنّگی سُرتِ مِلائی --	----	ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
کرِ بَیراگُ پھِرءُ تنِ نگری من کی کِنّگُری بجائی --2--	----	ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
پنّچ تتُ لےَ ہِردےَ راکھہُ رہےَ نِرالم تاڑی --	----	ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
کہتُ کبِیرُ سُنہُ رے سنّتہُ دھرمُ دئِیا کرِ باڑی --3--7--	----	ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
کون کاج سِرجے جگ بھِیترِ جنمِ کون پھلُ پائِیا --	----	ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
بھو نِدھِ ترن تارن چِنّتامنِ اِک نِمکھ ن اِہُ منُ لائِیا --1--	----	ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥
گوبِنّد ہم اَیسے اپرادھی --	----	ਗੋਬਿੰਦ ਹਮ ਐਸੇ ਅਪਰਾਧੀ ॥
جِنِ پّربھِ جیءُ پِنّڈُ تھا دِییا تِس کی بھاءُ بھگتِ نہی سادھی --1-- رہاءُ --	Page# [971]	ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥
پر دھن پر تن پر تی نِنّدا پر اپبادُ ن چھُوٹےَ --	----	ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

آوا گونُ ہوتُ ہے پھُنِ پھُنِ اِہُ پرسنّگُ ن توٗٹے --2--	----	ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥
جِہ گھرِ کتھا ہوت ہرِ سنّتن اِک نِمکھ ن کینّہو مے پھیرا --	----	ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੑੋ ਮੈ ਫੇਰਾ ॥
لنّپٹ چور دُوت متوارے تِن سنّگِ سدا بسیرا --3--	----	ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥
کام کرودھ مائِیا مد متسر اے سنّپے مو ماہی --	----	ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥
دئِیا دھرمُ ارُ گُر کی سیوا اے سُپننّترِ ناہی --4--	----	ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥
دِین دئِیال کرِپال دمودر بھگتِ بچھل بھے ہاری --	----	ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥
کہت کبیر بھیر جن راکھہُ ہرِ سیوا کرءُ تُماری --5--8--	----	ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮਾਰੀ ॥੫॥੮॥
جِہ سمرنِ ہوءِ مُکتِ دُیارُ --	----	ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥
جاہِ بیکنّٹھِ نہی سنّسارِ --	----	ਜਾਹਿ ਬੈਕੁੰਠਿ ਨਹੀ ਸੰਸਾਰਿ ॥
نربھءُ کے گھرِ بجاوہِ توٗر --	----	ਨਿਰਭਉ ਕੈ ਘਰਿ ਬਜਾਵਹਿ ਤੂਰ ॥
انہد بجہِ سدا بھرپُور --1--	----	ਅਨਹਦ ਬਜਹਿ ਸਦਾ ਭਰਪੂਰ ॥੧॥
اَیسا سمرنُ کرِ من ماہِ --	----	ਐਸਾ ਸਿਮਰਨੁ ਕਰਿ ਮਨ ਮਾਹਿ ॥

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥	----	بِنُ سِمرن مُکتِ کت ناہِ --1-- رہاءُ --
ਜਿਹ ਸਿਮਰਨਿ ਨਾਹੀ ਨਨਕਾਰੁ ॥	----	جِہ سِمرنِ ناہی ننکارُ --
ਮੁਕਤਿ ਕਰੈ ਉਤਰੈ ਬਹੁ ਭਾਰੁ ॥	----	مُکتِ کرےَ اُترےَ بہُ بھارُ --
ਨਮਸਕਾਰੁ ਕਰਿ ਹਿਰਦੈ ਮਾਹਿ ॥	----	نمسکارُ کرِ ہِردےَ ماہِ --
ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥	----	پھِرِ پھِرِ تیرا آونُ ناہِ --2--
ਜਿਹ ਸਿਮਰਨਿ ਕਰਹਿ ਤੂ ਕੇਲ ॥	----	جِہ سِمرنِ کرہِ توُ کیل --
ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥	----	دِیپکُ بانْدھِ دھرِئو بِنُ تیل --
ਸੋ ਦੀਪਕੁ ਅਮਰਕੁ ਸੰਸਾਰਿ ॥	----	سو دِیپکُ امرکُ سنّسارِ --
ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥	----	کام ک٘رودھ بِکھُ کاڈھیِلے مارِ --3--
ਜਿਹ ਸਿਮਰਨਿ ਤੇਰੀ ਗਤਿ ਹੋਇ ॥	----	جِہ سِمرنِ تیری گتِ ہوءِ --
ਸੋ ਸਿਮਰਨੁ ਰਖੁ ਕੰਠਿ ਪਰੋਇ ॥	----	سو سِمرنُ رکھُ کنّٹھِ پروءِ --
ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥	----	سو سِمرنُ کرِ نہی راکھُ اُتارِ --
ਗੁਰ ਪਰਸਾਦੀ ਉਤਰਹਿ ਪਾਰਿ ॥੪॥	----	گُر پرسادی اُترہِ پارِ --4--
ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥	----	جِہ سِمرنِ ناہی تُہِ کانِ --
ਮੰਦਰਿ ਸੋਵਹਿ ਪਟੰਬਰ ਤਾਨਿ ॥	----	منّدرِ سوۄہِ پٹنّبر تانِ --
ਸੇਜ ਸੁਖਾਲੀ ਬਿਗਸੈ ਜੀਉ ॥	----	سیجِ سُکھالی بِگسےَ جیءُ --
ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥	----	سو سِمرنُ توُ اندِنُ پیءُ --5--
ਜਿਹ ਸਿਮਰਨਿ ਤੇਰੀ ਜਾਇ ਬਲਾਇ ॥	----	جِہ سِمرنِ تیری جاءِ بلاءِ --
ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥	----	جِہ سِمرنِ تُجھُ پوہےَ ن ماءِ --

سِمرِ سِمرِ ہرِ ہرِ منِ گائیۓَ --	----	ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥
اِہُ سِمرنُ ستِگر تے پائیۓَ --6--	----	ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥
سدا سدا سِمرِ دِنُ راتِ --	----	ਸਦਾ ਸਦਾ ਸਿਮਰਿ ਦਿਨੁ ਰਾਤਿ ॥
اُوٹھت بَیٹھت ساسِ گِراسِ --	----	ਊਠਤ ਬੈਠਤ ਸਾਸਿ ਗਿਰਾਸਿ ॥
جاگُ سوءِ سِمرن رس بھوگ --	----	ਜਾਗੁ ਸੋਇ ਸਿਮਰਨ ਰਸ ਭੋਗ ॥
ہرِ سِمرنُ پائیۓَ سنّجوگ --7--	----	ਹਰਿ ਸਿਮਰਨੁ ਪਾਈਐ ਸੰਜੋਗ ॥੭॥
جِہ سِمرنِ ناہی تُجھُ بھار --	----	ਜਿਹ ਸਿਮਰਨਿ ਨਾਹੀ ਤੁਝੁ ਭਾਰ ॥
سو سِمرنُ رام نام ادھارُ --	----	ਸੋ ਸਿਮਰਨੁ ਰਾਮ ਨਾਮ ਅਧਾਰੁ ॥
کہِ کبِیر جا کا نہی انّتُ --	----	ਕਹਿ ਕਬੀਰ ਜਾ ਕਾ ਨਹੀ ਅੰਤੁ ॥
تِس کے آگے تنّتُ ن منّتُ --8--9--	----	ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥
رامکلی گھرُ 2 باݨی کبِیر جی کی	----	ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ
ੴ ستِگر پ٘رسادِ --	----	ੴ ਸਤਿਗੁਰ ਪ੍ਰਸਾਦਿ ॥
بنّدھِچ بنّدھنُ پائِیا --	----	ਬੰਧਚਿ ਬੰਧਨੁ ਪਾਇਆ ॥
مُکتےَ گُرِ انلُ بُجھائِیا --	----	ਮੁਕਤੈ ਗੁਰਿ ਅਨਲੁ ਬੁਝਾਇਆ ॥
جب نکھ سِکھ اِہُ منُ چِینّھا --	----	ਜਬ ਨਖ ਸਿਖ ਇਹੁ ਮਨੁ ਚੀਨ੍ਹਾ ॥
تب انّترِ مجنُ کِینّھا --1--	Page# [972]	ਤਬ ਅੰਤਰਿ ਮਜਨੁ ਕੀਨ੍ਹਾ ॥੧॥
پونپتِ اونمنِ رہنُ کھرا --	----	ਪਵਨਪਤਿ ਉਨਮਨਿ ਰਹਨੁ ਖਰਾ ॥
نہی مِرتُ ن جنمُ جرا --1-- رہاءُ --	----	ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥

اُلٹی لے سکتِ سہارنّ --	----	ਉਲਟੀ ਲੇ ਸਕਤਿ ਸਹਾਰੰ ॥
پَیسیلے گگن مجھارنّ --	----	ਪੈਸੀਲੇ ਗਗਨ ਮਝਾਰੰ ॥
بیدھِئلے چکّر بھُئنّگا --	----	ਬੇਧੀਅਲੇ ਚਕ੍ਰ ਭੁਅੰਗਾ ॥
بھیٹئلے راءِ نِسنّگا --2--	----	ਭੇਟੀਅਲੇ ਰਾਇ ਨਿਸੰਗਾ ॥੨॥
چُوکِئلے موہ مِیاسا --	----	ਚੂਕੀਅਲੇ ਮੋਹ ਮਇਆਸਾ ॥
سسِ کینو سُور گِراسا --	----	ਸਸਿ ਕੀਨੋ ਸੂਰ ਗਿਰਾਸਾ ॥
جب کَنّبھکُ بھرِپُرِ لینٹا --	----	ਜਬ ਕੁੰਭਕੁ ਭਰਿਪੁਰਿ ਲੀਣਾ ॥
تہ باجے انہد بِینٹا --3--	----	ਤਹ ਬਾਜੇ ਅਨਹਦ ਬੀਣਾ ॥੩॥
بکتےَ بکِ سبدُ سُنائِیا --	----	ਬਕਤੈ ਬਕਿ ਸਬਦੁ ਸੁਨਾਇਆ ॥
سُنتےَ سُنِ منّنِ بسائِیا --	----	ਸੁਨਤੈ ਸੁਨਿ ਮੰਨਿ ਬਸਾਇਆ ॥
کرِ کرتا اُترِس پارنّ --	----	ਕਰਿ ਕਰਤਾ ਉਤਰਸਿ ਪਾਰੰ ॥
کہےَ کبِیرا سارنّ --4--1--10--	----	ਕਹੈ ਕਬੀਰਾ ਸਾਰੰ ॥੪॥੧॥੧੦॥
چنّدُ سُورجُ دُءِ جوتِ سرُوپُ --	----	ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥
جوتی انّترِ برّہمُ انُوپُ --1--	----	ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥
کرُ رے گِیانی برّہم بیچارُ --	----	ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥
جوتی انّترِ دھرِیا پسارُ --1-- رہاءُ --	----	ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥
ہِیرا دیکھِ ہِیرے کرءُ آدیسُ --	----	ਹੀਰਾ ਦੇਖਿ ਹੀਰੇ ਕਰਉ ਆਦੇਸੁ ॥
کہےَ کبِیرُ نِرنّجن الیکھُ --2--2--11--	----	ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥

دُنیا ہُسیِیار بیدار جاگت مُسِیئت ہءُ رے بھائی --	----	ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥
نِگم ہُسیِیار پہرُوِیا دیکھت جمُ لے جائی --1-- رہاءُ --	----	ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥
نینبُ[1] بھئِیو آبُ آبُ بھئِیو نینّبا[2] کیلا پاکا جھارِ -- | [1]نینبُ- [2]نینّبا-	----	ਨੀਂਬੁ ਭਇਓ ਆਬੁ ਆਬੁ ਭਇਓ ਨੀਂਬਾ ਕੇਲਾ ਪਾਕਾ ਝਾਰਿ ॥
نالییئر پھلُ سیبرِ پاکا مُورکھ مُگدھ گوار --1--	----	ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥
ہرِ بھئِیو کھانڈُ ریتُ مہِ بِکھرِیو ہستیِن[1] چُنِئو ن جائی -- | [1]ہستیِن-	----	ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥
کہِ کبیِر کُل جاتِ[1] پانْتِ تجِ چیِٹی ہوءِ چُنِ کھائی --2--3--12-- | [1]ذات-	----	ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥
بانْی نامدےءُ جیءُ کی رامکلی گھرُ 1	----	ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
آنیلے کا گدُ کاٹیلے گُوڈی آکاس مدھے بھرمئِلے --	----	ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
پنّچ جنا سِءُ بات بتءُویا چیتُ سُ ڈوری راکھِئلے --1--	----	ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥
منُ رام ناما بیدھِئلے --	----	ਮਨੁ ਰਾਮ ਨਾਮਾ ਬੇਧੀਅਲੇ ॥

حَیسے کِنک کلا چِت مانْڈِئلے --1-- رہاءُ --	----	ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
آنیلے کُنّبھُ بھرائیلے اُودکُ راج کُیارِ پُرنّدرِیۓ --	----	ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ہست بِنود بیچار کرتی ہےَ چِیتُ سُ گاگرِ راکھِئلے --2--	----	ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
منّدرُ ایکُ دُیار دس جا کے گئُو چراون چھاڈِئلے --	----	ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
پانْچ کوس پر گئُو چراوت چِیتُ سُ بچھرا راکھِئلے --3--	----	ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
کہت نامدےءُ سُنہُ تِلوچن بالکُ پالن پئُڈھِئلے --	----	ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
انّترِ باہرِ کاج بِرُودھی چِیتُ سُ بارِک راکھِئلے --4--1--	----	ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
بید پُران ساسترّ آننّتا گِیت کبِت ن گاوئُگو --	----	ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥
اکھنّڈ منّڈل نِرنّکار مہِ انہد بینُ بجاوئُگو --1--	----	ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥
بَیراگی رامہِ گاوئُگو --	Page# [973]	ਬੈਰਾਗੀ ਰਾਮਹਿ ਗਾਵਉਗੋ ॥

سبدِ اتیت اناہدِ راتا آکُل کے گھرِ جائگو --1-- رہاءُ --	ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥
اِڑا پِنگُلا اَئُر سُکھمنا پئُنے بَندھِ رہائگو --	ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥
چنّدُ سُورجُ دُءِ سم کرِ راکھءُ بّرہم جوتِ مِل جائگو --2--	ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥
تیرتھ دیکھِ ن جل مہِ پَیس ءُ جیءجنّت ن ستاوُئگو --	ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥
اٹھسٹھِ تیرتھ گُرُو دِکھاۓ گھٹ ہی بھیترِ نّہائگو --3--	ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਾਉਗੋ ॥੩॥
پنّچ سہائی جن کی سوبھا بھلو بھلو ن کہاوُئگو --	ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥
ناما کہےَ چِتُ ہرِ سِءُ راتا سُنّن سمادھِ سمائگو --4--2--	ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥
ماءِ ن ہوتی باپُ ن ہوتا کرمُ ن ہوتی کائِیا --	ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥
ہم نہی ہوتے تُم نہی ہوتے کوَن کہاں تے آئِیا --1--	ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥
رام کوءِ ن کِس ہی کیرا --	ਰਾਮ ਕੋਇ ਨ ਕਿਸ ਹੀ ਕੇਰਾ ॥

حَیسے ترورِ پنّکھِ بسیرا --1-- رہاءُ --	-----	ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
چنّدُ ن ہوتا سُورُ ن ہوتا پانی پونُ مِلائیا --	-----	ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥
ساستُ ن ہوتا بیدُ ن ہوتا کرمُ کہاں تے آئیا --2--	-----	ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥
کھیچر بھُوچر تُلسی مالا گُر پرسادی پائیا --	-----	ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥
ناما پرنّوے پرم تتُ ہے سِتگُر ہوءِ لکھائیا --3--3--	-----	ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥
رامکلی گھرُ 2 --	-----	ਰਾਮਕਲੀ ਘਰੁ ੨ ॥
بانارسی تپُ کرےَ اُلٹِ تیرتھ مرےَ اگنِ دہےَ کائِیا کلپُ کیِجےَ --	-----	ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥
اسُمیدھ جگُ کیِجےَ سونا گربھ دانُ دِجےَ رام نام سرِ تئُو ن پُوجےَ --1--	-----	ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਉ ਨ ਪੂਜੈ ॥੧॥
چھوڈِ چھوڈِ رے پاکھنّڈی من کپٹُ ن کیِجےَ --	-----	ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥
ہرِ کا نامُ نِت نِتہِ لیِجےَ --1-- رہاءُ --	-----	ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥

ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਾਈਐ
ਗੋਮਤੀ ਸਹਸ ਗਊ ਦਾਨੁ ਕੀਜੈ ॥

گنگا جءُ گوداوِر جائیئے کُنبھِ جءُ کیدار نہائیئے
گومتی سہس گئو دانُ کیجے --

ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ
ਰਾਮ ਨਾਮ ਸਰਿ ਤਊ ਨ ਪੂਜੈ ॥੨॥

کوٹِ جءُ تیرتھ کرے تنُ جءُ ہِوالے گارے
رام نام سرِ تئُو ن پُوجے --2--

ਅਸੁ ਦਾਨ ਗਜ ਦਾਨ
ਸਿਹਜਾ ਨਾਰੀ ਭੂਮਿ ਦਾਨ
ਐਸੋ ਦਾਨੁ ਨਿਤ ਨਿਤਹਿ ਕੀਜੈ ॥

اسُ دان گج دان
سِہجا ناری بھُومِ دان
اَیسو دانُ نِت نِتہِ کیجے --

ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ ॥੩॥

آتم جءُ نِرمائِلُ کیجے آپ برابرِ کنّچنُ دِیجے
رام نام سرِ تئُو ن پُوجے --3--

ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ
ਨਿਰਮਲ ਨਿਰਬਾਣ ਪਦੁ ਚੀਨਿ੍ ਲੀਜੈ ॥

منہِ ن کیجے روسُ جمہِ ن دِیجے دوسُ
نِرمل نِرباݨ پدُ چِینہِ لیجے --

ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ
ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

جسرتھ راءِ نندُ راجا میرا رام چندُ
پرݨوے ناما تتُ رسُ انمرِتُ پیجے
--4--4--

ਰਾਮਕਲੀ ਬਾਣੀ ਰਵਿਦਾਸ ਜੀ ਕੀ

رامکلی باݨی رووِداس جی کی

ੴ ਸਤਿਗੁਰ ਪ੍ਰਸਾਦਿ ॥

ੴ ستگر پرسادِ --

ਪੜੀਐ ਗੁਨੀਐ ਨਾਮੁ ਸਭੁ ਸੁਨੀਐ
ਅਨਭਉ ਭਾਉ ਨ ਦਰਸੈ ॥

پڑھیئے گُنیئے نام سبھ سُنیئے
انبھءُ بھاءُ ن درسے --

لوہا کنّچن ہِرن ہوءِ کیسے ج ءُ پارسہِ ن پرسےَ --1--	----	ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥
دیو سنّسے گانْٹھِ ن چھُوٹے --	----	ਦੇਵ ਸੰਸੈ ਗਾਂਠਿ ਨ ਛੂਟੈ ॥
کام کرّودھ مائِیا مدُ متسر اِن پنّچہُ مِلِ لُوٹے --1-- رہاءُ --	Page# [974]	ਕਾਮ ਕ੍ਰੋਧ ਮਾਇਆ ਮਦੁ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
ہم بڈ کبِ کُلین ہم پنّڈِت ہم جوگی سنّنِیاسی --	----	ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
گِیانی گُنی سُور ہم داتے اِہ بُدھِ کبہِ ن ناسی --2--	----	ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
کہُ روِداس سبھےَ نہی سمجھسِ بھُولِ پرے جیَسے بئُرے --	----	ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
موہِ ادھارُ نامُ نارائِن جیِون پرّان دھن مورے --3--1--	----	ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥
رامکلی بانْڑی بینْڑی جیءُ کی	----	ਰਾਮਕਲੀ ਬਾਣੀ ਬੇਣੀ ਜੀਉ ਕੀ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
اِڑا پِنّگُلا اُئُر سُکھمنا تیِنِ بسہِ اِک ٹھائی --	----	ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
بینْڑی سنّگمُ تہ پِراگُ منُ مجنُ کرے تِتھائی --1--	----	ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

سنّتہُ تہا نِرنّجن رامُ ہےَ --	----	ਸੰਤਹੁ ਤਹਾ ਨਿਰੰਜਨ ਰਾਮੁ ਹੈ ॥
گُرگمِ چینےَ بِرلا کوءِ --	----	ਗੁਰ ਗਮਿ ਚੀਨੈ ਬਿਰਲਾ ਕੋਇ ॥
تہاں نِرنّجنُ رمئِیا ہوءِ --1-- رہاءُ --	----	ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
دیو ستھانےَ کِیا نِیسانڑی[1] -- / [1]نیشانڑی-	----	ਦੇਵ ਸਥਾਨੈ ਕਿਆ ਨੀਸਾਣੀ ॥
تہ باجے سبد اناہد بانڑی --	----	ਤਹ ਬਾਜੇ ਸਬਦ ਅਨਾਹਦ ਬਾਣੀ ॥
تہ چنّدُ ن سُورجُ پئُنڑُ ن پانڑی --	----	ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥
ساکھی جاگی گُرمُکھِ جانڑی --2--	----	ਸਾਖੀ ਜਾਗੀ ਗੁਰਮੁਖਿ ਜਾਣੀ ॥੨॥
اُپجےَ گِیانُ دُرمتِ چھیجےَ --	----	ਉਪਜੈ ਗਿਆਨੁ ਦੁਰਮਤਿ ਛੀਜੈ ॥
انّمرِت رسِ گگنّترِ بھیجےَ --	----	ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
ایسُ کلا جو جانڑےَ بھےءُ --	----	ਏਸੁ ਕਲਾ ਜੋ ਜਾਣੈ ਭੇਉ ॥
بھیٹےَ تاسُ پرم گُردےءُ --3--	----	ਭੇਟੈ ਤਾਸੁ ਪਰਮ ਗੁਰਦੇਉ ॥੩॥
دسم دُیارا اگم اپارا پرم پُرکھ کی گھاٹی --	----	ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
اُوپرِ ہاٹُ ہاٹ پرِ آلا آلے بھِیترِ تھاتی --4--	----	ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
جاگتُ رہےَ سُ کبہُ ن سووےَ --	----	ਜਾਗਤੁ ਰਹੈ ਸੁ ਕਬਹੁ ਨ ਸੋਵੈ ॥
تِین تِلوک سمادھِ پلووےَ --	----	ਤੀਨਿ ਤਿਲੋਕ ਸਮਾਧਿ ਪਲੋਵੈ ॥
بِیج منّترُ لےَ ہِردےَ رہےَ --	----	ਬੀਜ ਮੰਤ੍ਰੁ ਲੈ ਹਿਰਦੈ ਰਹੈ ॥
منُویا اُلٹِ سُنّن مہِ گہےَ --5--	----	ਮਨੂਆ ਉਲਟਿ ਸੁੰਨ ਮਹਿ ਗਹੈ ॥੫॥

جاگتُ رہےَ ن الِیا بھاکھےَ -- ---- ਜਾਗਤੁ ਰਹੈ ਨ ਅਲੀਆ ਭਾਖੈ ॥
پاچءُ اِنّدری بسِ کرِ راکھےَ -- ---- ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
گُر کی ساکھی راکھےَ چِیتِ -- ---- ਗੁਰ ਕੀ ਸਾਖੀ ਰਾਖੈ ਚੀਤਿ ॥
منُ تنُ ارپے کرِّسن پرِیتِ --6-- ---- ਮਨੁ ਤਨੁ ਅਰਪੇ ਕ੍ਰਿਸਨ ਪਰੀਤਿ ॥੬॥
کر پلو ساکھا بیچارے -- ---- ਕਰ ਪਲਵ ਸਾਖਾ ਬੀਚਾਰੇ ॥
اپنا جنمُ ن جُوۓَ ہارے -- ---- ਅਪਨਾ ਜਨਮੁ ਨ ਜੂਐ ਹਾਰੇ ॥
اسُر ندی کا بنّدھےَ مُولُ -- ---- ਅਸੁਰ ਨਦੀ ਕਾ ਬੰਧੈ ਮੂਲੁ ॥
پچھِم پھیرِ چڑاوےَ سُورُ -- ---- ਪਛਿਮ ਫੇਰਿ ਚੜਾਵੈ ਸੂਰੁ ॥
اجرُ جرےَ سُ نِجھرُ جھرےَ -- ---- ਅਜਰੁ ਜਰੈ ਸੁ ਨਿਝਰੁ ਝਰੈ ॥
جگنّناتھ سِءُ گوسٹِ کرےَ --7-- ---- ਜਗੰਨਾਥ ਸਿਉ ਗੋਸਟਿ ਕਰੈ ॥੭॥
چئُمُکھ دِیوا جوتِ دُیار -- ---- ਚਉਮੁਖ ਦੀਵਾ ਜੋਤਿ ਦੁਆਰ ॥
پلُو انت مُولُ بِچکارِ -- ---- ਪਲੂ ਅਨਤ ਮੂਲੁ ਬਿਚਕਾਰਿ ॥
سرب کلا لے آپے رہےَ -- ---- ਸਰਬ ਕਲਾ ਲੇ ਆਪੇ ਰਹੈ ॥
منُ مانٹکُ رتنا مہِ گُہےَ --8-- ---- ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
مستکِ پدمُ دُیالےَ منٹی -- ---- ਮਸਤਕਿ ਪਦਮੁ ਦੁਆਲੈ ਮਣੀ ॥
ماہِ نِرنّجنُ ترِّبھونٹ دھنٹی -- ---- ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
پنّچ سبد نِرمائِل باجے -- ---- ਪੰਚ ਸਬਦ ਨਿਰਮਾਇਲ ਬਾਜੇ ॥
ڈھُلکے چور سنّکھ گھن گاجے -- ---- ਢੁਲਕੇ ਚਵਰ ਸੰਖ ਘਨ ਗਾਜੇ ॥
دلِ ملِ دَیتہُ گُرمُکھِ گِیانُ -- ---- ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥

بینٹی جاچےَ تیرا نامُ --9--1--	----	ਬੇਣੀ ਜਾਚੈ ਤੇਰਾ ਨਾਮੁ ॥੯॥੧॥
راگُ نٹ نارائِن مہلا[1] 4 | [1]محلا-	----	ਰਾਗੁ ਨਟ ਨਾਰਾਇਨ ਮਹਲਾ ੪
ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپّرسادِ --	Page# [975]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
میرے من جپ اِہنِس نامُ ہرے --	----	ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥
کوٹِ کوٹِ دوکھ بہُ کینے سبھ پرہرِ پاسِ دھرے --1-- رہاءُ --	----	ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥
ہرِ ہرِ نامُ جپہِ آرادھہِ سیوک بھاءِ کھرے --	----	ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥
کِلبِکھ دوکھ گئے سبھ نِیکرِ جِءُ پانی مَیلُ ہرے --1--	----	ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥
کھِنُ کھِنُ نرُ نارائِنُ گاوہِ مُکھِ بولہِ نر نرہرے --	----	ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥
پنّچ دوکھ اسادھ نگر مہِ اِکُ کھِنُ پلُ دُورِ کرے --2--	----	ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥
وڈبھاگی ہرِ نامُ دھِیاوہِ ہرِ کے بھگت ہرے --	----	ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥
تِن کی سنّگتِ دیہِ پّربھ جاچءُ مےَ مُوڑ مُگدھ نِسترے --3--	----	ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥

کِرپا کِرپا دھارِ جگجیون رکھِ لیوہُ سرنِ پرے --	----	ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥
نانکُ جنُ تُمری سرنائی ہرِ راکھہُ لاج ہرے --4--1--	----	ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥
نٹ مہلا[1] 4 -- | [1]محلا-	----	ਨਟ ਮਹਲਾ ੪ ॥
رام جپ جن رامےَ نامِ رلے --	----	ਰਾਮ ਜਪਿ ਜਨ ਰਾਮੈ ਨਾਮਿ ਰਲੇ ॥
رام نامُ جپِئو گُر بچنی ہرِ دھاری ہرِ کِرپلے --1-- رہاءُ --	----	ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥
ہرِ ہرِ الگم اگوچرُ سُیامی جن جپ مِلِ سلل سللے --	----	ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥
ہرِ کے سنّت مِلِ رام رسُ پائِیا ہم جن کےَ بلِ بللے --1--	----	ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
پُرکھوتمُ ہرِ نامُ جنِ گائِئو سبھِ دالد دُکھ دللے --	----	ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥
وِچ دیہی دوکھ اسادھ پنّچ دھاتُو ہرِ کیِئے کھِن پرلے --2--	----	ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥
ہرِ کے سنّت من پرِیتِ لگائی جِءُ دیکھےَ سسِ کملے --	----	ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥

اُنوے گھنُ گھن گھنِہرُ گرجَ منِ بگسےَ موِر مُرلے --3--	----	ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥
ہمرے سُیامی لوِچ ہم لائی ہم جِیوہِ دیکھِ ہرِ ملے --	----	ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖਿ ਹਰਿ ਮਿਲੇ ॥
جن نانک ہرِ امل ہرِ لائے ہرِ میلہُ اند بھلے --4--2--	----	ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥
نٹ مہلا[1] 4 -- | [1]محلا-	----	ਨਟ ਮਹਲਾ ੪ ॥
میرے من جپ ہرِ ہرِ نامُ سکھے --	----	ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥
گُر پرسادی ہرِ نامُ دھِیائِئو ہم ستِگُر چرن کھے --1-- رہاءُ --	----	ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥੧॥ ਰਹਾਉ ॥
اُوتم جگنّناتھ جگدِیسُر ہم پاپی سرنِ رکھے --	Page# [976]	ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ ॥
تُم وڈ پُرکھ دِین دُکھ بھنّجن ہرِ دِیئو نامُ مُکھے --1--	----	ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥੧॥
ہرِ گُن اُوچ نِیچ ہم گائے گُر ستِگُر سنّگِ سکھے --	----	ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ ॥
جِءُ چنّدن سنّگِ بسے نِنّمُ بِرکھا گُن چنّدن کے بسکھے --2--	----	ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥੨॥

ہمرے اوگن بِکھیا بکھے کے بہُ بار بار نِمکھے --	----	ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥
اوگنیارے پاتھر بھارے ہرِ تارے سنگِ جنکھے --3--	----	ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥੩॥
جِن کءُ تُم ہرِ راکھہُ سُیامی سبھ تِن کے پاپ کرِکھے --	----	ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥
جن نانک کے دئیال پربھ سُیامی تُم دُسٹ تارے ہرنکھے --4--3--	----	ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥੪॥੩॥
نٹ مہلا[1] 4 -- | محلا[1]	----	ਨਟ ਮਹਲਾ ੪ ॥
میرے من جپ ہرِ ہرِ رام رنگے --	----	ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥
ہرِ ہرِ کرِپا کری جگدیسُر ہرِ دھیائیو جن پگ لگے --1-- رہاءُ --	----	ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥
جنم جنم کے بھول چوک ہم اب آئے پربھ سرنگے --	----	ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥
تُم سرناگتِ پرتپالک سُیامی ہم راکھہُ وڈ پاپگے --1--	----	ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥੧॥
تُمری سنگتِ ہرِ کو کو ن اُدھرِئو پربھ کیئے پتت پوگے --	----	ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥

گُن گاوت چھِیپا دُسٹارِئو پّربھِ راکھی پَیج جنگے --2--	----	ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥੨॥
جو تُمرے گُن گاوہِ سُیامی ہءُ بلِ بلِ بلِ تِنگے --	----	ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥
بھون بھون پوِتّر سبھِ کِیئے جہ دھُورِ پری جن پگے --3--	----	ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥
تُمرے گُن پّربھ کہِ ن سکہِ ہم تُم وڈ وڈ پُرکھ وڈگے --	----	ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥
جن نانک کءُ دئِیا پّربھ دھارہُ ہم سیوہ تُم جن پگے --4--4--	----	ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥੪॥੪॥
نٹ مہلا[1] 4 -- | محلا[1]	----	ਨਟ ਮਹਲਾ ੪ ॥
میرے من جپ ہرِ ہرِ نامُ منے --	----	ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥
جگنّاتھِ کِرپا پّربھِ دھاری متِ گُرمتِ نام بنے --1-- رہاءُ --	----	ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥
ہرِ جن ہرِ جسُ ہرِ ہرِ گائِئو اُپدیِس گُرُو گُر سُنے --	----	ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥
کِلبِکھ پاپ نام ہرِ کاٹے جو کھیت کّرِسانِ لُنے --1--	----	ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥੧॥

تُمری اُپما تُم ہی پّربھ جانہٗ
ہم کہِ ن سکہِ ہرِ گُنے --

ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ
ਹਮ ਕਹਿ ਨ ਸਕਹਿ ਹਰਿ ਗੁਨੇ ॥

جَیسے تُم تَیسے پّربھ تُم ہی
گُن جانہٗ پّربھ اپُنے --2--

ਜੈਸੇ ਤੁਮ ਤੈਸੇ ਪ੍ਰਭ ਤੁਮ ਹੀ
ਗੁਨ ਜਾਨਹੁ ਪ੍ਰਭ ਅਪੁਨੇ ॥੨॥

مائِیا پھاس بنّدھ بہُ بنّدھے
ہرِ جپِئو کھُل کھُلنے --

ਮਾਇਆ ਫਾਸ ਬੰਧ ਬਹੁ ਬੰਧੇ
ਹਰਿ ਜਪਿਓ ਖੁਲ ਖੁਲਨੇ ॥

جِءُ جل کُنّچرُ تدُوۓ بانْدھِئو
ہرِ چیتِئو موکھ مُکھنے --3--

ਜਿਉ ਜਲ ਕੁੰਚਰੁ ਤਦੂਐ ਬਾਂਧਿਓ
ਹਰਿ ਚੇਤਿਓ ਮੋਖ ਮੁਖਨੇ ॥੩॥

سُیامی پاربّرہم پریسرُ
تُم کھوجہُ جُگ جُگنے --

ਸੁਆਮੀ ਪਾਰਬ੍ਰਹਮ ਪਰਮੇਸਰੁ
ਤੁਮ ਖੋਜਹੁ ਜੁਗ ਜੁਗਨੇ ॥

تُمری تھاہ پائی نہی پاوَے
جن نانک کے پّربھ وڈنے --4--5--

ਤੁਮਰੀ ਥਾਹ ਪਾਈ ਨਹੀ ਪਾਵੈ
ਜਨ ਨਾਨਕ ਕੇ ਪ੍ਰਭ ਵਡਨੇ ॥੪॥੫॥

نٹ مہلا 4 -- | محلا

ਨਟ ਮਹਲਾ ੪ ॥

میرے من کلِ کیِرتِ ہرِ پّروݨے --

ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥

ہرِ ہرِ دئِیالِ دئِیا پّربھ دھاری
لگِ ستِگُر ہرِ جپݨے --1-- رہاءُ --

ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ
ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥

ہرِ تُم وڈ اگم اگوچر سُیامی
سبھِ دھیاوہِ ہرِ رُڑݨے --

ਹਰਿ ਤੁਮ ਵਡ ਅਗਮ ਅਗੋਚਰ ਸੁਆਮੀ
ਸਭਿ ਧਿਆਵਹਿ ਹਰਿ ਰੁੜਣੇ ॥

جِن کءُ تُمّھرے وڈ کٹاکھ ہےَ تے گُرمُکھِ ہرِ سِمرنّٹے --1--	Page# [977]	ਜਿਨ ਕਉ ਤੁਮ੍ਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥
اِہُ پرپنّچُ کِیا پّربھ سُیامی سبھُ جگجِیونُ جُگنّٹے --	----	ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
جِءُ سللےَ سلل اُٹھہِ بہُ لہری مِلِ سللےَ سلل سمنّٹے --2--	----	ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥
جو پّربھ کِیا سُ تُم ہی جانہُ ہم نہ جانّی ہرِ گہنّٹے --	----	ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥
ہم بارِک کءُ رِد اُستتِ دھارہُ ہم کرہ پّربھُو سِمرنّٹے --3--	----	ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥
تُم جل نِدھِ ہرِ مان سروور جو سیوےَ سبھ پھلنّٹے --	----	ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥
جنُ نانکُ ہرِ ہرِ ہرِ ہرِ بانْچھےَ ہرِ دیوہُ کرِ کِرّپنّٹے --4--6--	----	ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
نٹ نارائِن مہلا[1] 4 پڑتال | [1]محلا-	----	ਨਟ ਨਾਰਾਇਨ ਮਹਲਾ ੪ ਪੜਤਾਲ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
میرے من سیو سپھل ہرِ گھال --	----	ਮੇਰੇ ਮਨ ਸੇਵ ਸਫਲ ਹਰਿ ਘਾਲ ॥
لے گُر پگ رین روال --	----	ਲੇ ਗੁਰ ਪਗ ਰੇਨ ਰਵਾਲ ॥
سبھِ دلِد بھنّجِ دُکھ دال --	----	ਸਭਿ ਦਲਿਦ ਭੰਜਿ ਦੁਖ ਦਾਲ ॥

ہرِ ہو ہو ہو ندرِ نہال --1-- رہاءُ --	----	ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
ہر کا گرِہُ ہر آپِ سوارِئو		ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ
ہرِ رنّگ رنّگ مہل[1] بیئنّت لال لال ہرِ لال -- | [1]محل-	----	ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
ہرِ آپنی کرِپا کری آپِ گرِہِ آئِئو		ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ
ہم ہرِ کی گُر کیئی ہے بسیٹھی	----	ਹਮ ਹਰਿ ਕੀ ਗੁਰ ਕੀਈ ਹੈ ਬਸੀਠੀ
ہم ہرِ دیکھے بھئی نِہال		ਹਮ ਹਰਿ ਦੇਖੇ ਭਈ ਨਿਹਾਲ
نِہال نِہال نِہال --1--		ਨਿਹਾਲ ਨਿਹਾਲ ਨਿਹਾਲ ॥੧॥
ہرِ آوتے کی کھبرِ[1] گُرِ پائی منِ تنِ آندو آنند بھئے	----	ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ
ہرِ آوتے سُنے میرے لال ہرِ لال -- | [1]خبرِ-		ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
جنُ نانکُ ہرِ ہرِ ملے		ਜਨੁ ਨਾਨਕੁ ਹਰਿ ਹਰਿ ਮਿਲੇ
بھئے گلتان[1] ہال نِہال نِہال --2--1--7-- | [1]غلطان-	----	ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
نٹ مہلا[1] 4 -- | [1]محلا-	----	ਨਟ ਮਹਲਾ ੪ ॥
من مِلُ سنّت سنّگتِ سُبھونتی --	----	ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥
سُنِ اکتھ کتھا سُکھونتی --	----	ਸੁਨਿ ਅਕਥ ਕਥਾ ਸੁਖਵੰਤੀ ॥
سبھ کِلوِکھ پاپ لہنّتی --	----	ਸਭ ਕਿਲਵਿਖ ਪਾਪ ਲਹੰਤੀ ॥

ہرِ ہو ہو ہو لِکھتُ لِکھنّتی --1-- رہاءُ --	----	ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
ہرِ کیرتِ کلجُگ وِچ اُوتم متِ گُرمتِ کتھا بھجنّتی --	----	ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
جِنِ جنِ سُنّی منی ہےَ جِنِ جنِ تِسُ جن کےَ ہءُ کُربانّتی[1] --1-- | [1]قُربانّتی-	----	ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥
ہرِ اکتھ کتھا کا جِنِ رسُ چاکھِیا تِسُ جن سبھ بھُوکھ لہنّتی --	----	ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
نانک جن ہرِ کتھا سُنڑِ ترِپتے جپ ہرِ ہرِ ہرِ ہووّنتی --2--2--8--	----	ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
نٹ مہلا[1] 4 -- | [1]محلا-	----	ਨਟ ਮਹਲਾ ੪ ॥
کوئی آنِ سُناوے ہرِ کی ہرِ گال --	----	ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥
تِس کءُ ہءُ بلِ بلِ بال --	----	ਤਿਸ ਕਉ ਹਉ ਬਲਿ ਬਲਿ ਬਾਲ ॥
سو ہرِ جنُ ہےَ بھل بھال --	----	ਸੋ ਹਰਿ ਜਨੁ ਹੈ ਭਲ ਭਾਲ ॥
ہرِ ہو ہو ہو میلِ نِہال --1-- رہاءُ --	----	ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥
ہرِ کا مارگُ گُر سنّتِ بتائِئو گُرِ چال دِکھائی ہرِ چال --	Page# [978]	ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥

انتر کپٹ چُکاوہُ میرے گُرسِکھہُ نِہکپٹ کماوہُ ہرِ کی ہر گھال نِہال نِہال نِہال --1--	ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥
تے گُر کے سِکھ میرے ہرِ پرّبھِ بھائے جِنا ہرِ پرّبھُ جانِئو میرا نالِ --	ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
جن نانک کءُ متِ ہرِ پرّبھِ دِینی ہرِ دیکھِ نِکٹِ ہدُورِ[1] نِہال نِہال نِہال نِہال --2--3--9-- | [1]حدُورِ-	ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
راگُ نٹ نارائِن مہلا[1] 5 | [1]محلا-	ਰਾਗੁ ਨਟ ਨਾਰਾਇਨ ਮਹਲਾ ੫
ੴ سٹگُر پرّسادِ --	ੴ ਸਤਿਗੁਰ ਪ੍ਰਸਾਦਿ ॥
رام ہءُ کیا جانا کیا بھاوے --	ਰਾਮ ਹਉ ਕਿਆ ਜਾਨਾ ਕਿਆ ਭਾਵੈ ॥
مَنِ پِیاس بہُتُ درساوے --1-- رہاءُ --	ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥
سوئی گیانی سوئی جنُ تیرا جِسُ اُوپرِ رُچ آوے --	ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥
کرِپا کرہُ جِسُ پُرکھ بِدھاتے سو سدا سدا تُدھُ دھِیاوے --1--	ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥
کون جوگ کون گیان دھِیانا کون گُنی رِیجھاوے --	ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥

سوئی جنُ سوئی نِج بھگتا جِسُ اُوپرِ رنگُ لاوے --2--	----	ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
سائی متِ سائی بُدھِ سیانپ جِتُ نِمکھ ن پّربھُ بِسراوے --	----	ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥
سنتسنّگِ لگِ ایہُ سُکھُ پائِئو ہرِ گُن سد ہی گاوے --3--	----	ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥
دیکھِئو اچرجُ مہا منّگل رُوپ کِچھُ آن نہی دِسٹاوے --	----	ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥
کہُ نانک مورچا گُرِ لاہِئو تہ گربھ جونِ کہ آوے --4--1--	----	ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥
نٹ نارائِن مہلا[1] 5 دُپدے | محلا[1]	----	ਨਟ ਨਾਰਾਇਨ ਮਹਲਾ ੫ ਦੁਪਦੇ
ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اُلاہنو مےَ کاہُو ن دِیئو --	----	ਉਲਾਹਨੋ ਮੈ ਕਾਹੂ ਨ ਦੀਓ ॥
من مِیٹھ تُہارو کِیئو --1-- رہاءُ --	----	ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥
آگِیا مانِ جانِ سُکھُ پائِیا سُنِ سُنِ نامُ تُہارو جِیئو --	----	ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥
اِیہاں اُوہا ہرِ تُم ہی تُم ہی اِہ گُر تے منّترُ دِرڑِیئو --1--	----	ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥

جب تے جانِ پائی ایہ باتا تب کُسل کھیم سبھ تھیئو --	----	ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥
سادھسنّگِ نانک پرگاسِئو آن ناہی رے بیئو --2--1--2--	----	ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥
نٹ مہلا[1] 5 -- | محلا[1]-	----	ਨਟ ਮਹਲਾ ੫ ॥
جا کءُ بھئی تُماری دھیر --	----	ਜਾ ਕਉ ਭਈ ਤੁਮਾਰੀ ਧੀਰ ॥
جم کی ترّاس مِٹی سُکھُ پائِیا نِکسی ہئُمےَ پیر --1-- رہاءُ --	----	ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥
تپت بُجھانی انمّرِت بانی ترِپتے جِءُ بارِک کھیر --	----	ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥
مات پِتا ساجن سنّت میرے سنّت سہائی بیر --1--	----	ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥
کھُلے بھرّم بھیِتِ ملے گوپالا ہیرےَ بیدھے ہیر --	----	ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥
بِسم بھئے نانک جسُ گاوت ٹھاکُر گُنی گہیر --2--2--3--	Page# [979]	ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥
نٹ مہلا[1] 5 -- | محلا[1]-	----	ਨਟ ਮਹਲਾ ੫ ॥
اپنا جنُ آپہِ آپ اُدھارِئو --	----	ਅਪਨਾ ਜਨੁ ਆਪਹਿ ਆਪਿ ਉਧਾਰਿਓ ॥

آٹھ پہر جن کے سنّگِ بسِئو
من تے ناہِ بِسارِئو --1-- رہاءُ --

ਆਠ ਪਹਰ ਜਨ ਕੈ ਸੰਗਿ ਬਸਿਓ
ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥

برنُ چِہنُ ناہی کِچھُ پیکھِئو
داس کا کُلُ ن بِچارِئو --

ਬਰਨੁ ਚਿਹਨੁ ਨਾਹੀ ਕਿਛੁ ਪੇਖਿਓ
ਦਾਸ ਕਾ ਕੁਲੁ ਨ ਬਿਚਾਰਿਓ ॥

کرِ کِرپا نامُ ہرِ دیِئو
سہجِ سُبھاءِ سوارِئو --1--

ਕਰਿ ਕਿਰਪਾ ਨਾਮੁ ਹਰਿ ਦੀਓ
ਸਹਜਿ ਸੁਭਾਇ ਸਵਾਰਿਓ ॥੧॥

مہا بِکھمُ اگنِ کا ساگرُ
تِس تے پارِ اُتارِئو --

ਮਹਾ ਬਿਖਮੁ ਅਗਨਿ ਕਾ ਸਾਗਰੁ
ਤਿਸ ਤੇ ਪਾਰਿ ਉਤਾਰਿਓ ॥

پیکھِ پیکھِ نانکُ بِگسانو
پُنہ پُنہ بلِہارِئو --2--3--4--

ਪੇਖਿ ਪੇਖਿ ਨਾਨਕ ਬਿਗਸਾਨੋ
ਪੁਨਹ ਪੁਨਹ ਬਲਿਹਾਰਿਓ ॥੨॥੩॥੪॥

نٹ مہلا[1] 5 -- | محلا[1]

ਨਟ ਮਹਲਾ ੫ ॥

ہرِ ہرِ من مہِ نامُ کہِئو --

ਹਰਿ ਹਰਿ ਮਨ ਮਹਿ ਨਾਮੁ ਕਹਿਓ ॥

کوٹِ اپرادھ مِٹہِ کھِن بھیترِ
تا کا دُکھُ ن رہِئو --1-- رہاءُ --

ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ
ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥

کھوجت کھوجت بھئِئو بیراگی
سادھو سنّگِ لہِئو --

ਖੋਜਤ ਖੋਜਤ ਭਇਓ ਬੈਰਾਗੀ
ਸਾਧੂ ਸੰਗਿ ਲਹਿਓ ॥

سگل تِیاگِ ایک لِو لاگی
ہرِ ہرِ چرن گہِئو --1--

ਸਗਲ ਤਿਆਗਿ ਏਕ ਲਿਵ ਲਾਗੀ
ਹਰਿ ਹਰਿ ਚਰਨ ਗਹਿਓ ॥੧॥

کہت مُکت سُنتے نِستارے جو جو سرن پئِئو ـ ـ	----	ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥
سِمر سِمرِ سُیامی پّربھُ اپُنا کہُ نانکُ انڈُ بھئِئو ـ ـ2ـ ـ4ـ ـ5ـ ـ	----	ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥
نٹ مہلا[1] 5 ـ ـ | [1]محلاـ	----	ਨਟ ਮਹਲਾ ੫ ॥
چرن کمل سنّگِ لاگی ڈوری ـ ـ	----	ਚਰਨ ਕਮਲ ਸੰਗਿ ਲਾਗੀ ਡੋਰੀ ॥
سُکھ ساگر کرِ پرم گتِ موری ـ ـ1ـ ـ رہاءُ ـ ـ	----	ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥
انّچلا گہائِئو جن اپُنے کءُ منُ بِیدھو پّریم کی کھوری ـ ـ	----	ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥
جسُ گاوت بھگتِ رسُ اُپجِئو مائِیا کی جالی توری ـ ـ1ـ ـ	----	ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥
پُورن پُورِ رہے کِرپا نِدھِ آن ن پیکھءُ ہوری ـ ـ	----	ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥
نانک میلِ لئِئو داسُ اپُنا پّرِیتِ ن کبہُو تھوری ـ ـ2ـ ـ5ـ ـ6ـ ـ	----	ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥
نٹ مہلا[1] 5 ـ ـ | [1]محلاـ	----	ਨਟ ਮਹਲਾ ੫ ॥
میرے من جپُ جپِ ہرِ نارائِݨ ـ ـ	----	ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥

کبھُو ن بِسرہُ من میرے تے
آٹھ پہر گُن گائِݨ --1-- رہاءُ --

ਕਬਹੂ ਨ ਬਿਸਰਹੁ ਮਨ ਮੇਰੇ ਤੇ
ਆਠ ਪਹਰ ਗੁਨ ਗਾਇਣ ॥੧॥ ਰਹਾਉ ॥

سادھُو دھُورِ کرءُ نِت مجنُ
سبھ کِلبِکھ پاپ گوائِݨ --

ਸਾਧੂ ਧੂਰਿ ਕਰਉ ਨਿਤ ਮਜਨੁ
ਸਭ ਕਿਲਬਿਖ ਪਾਪ ਗਵਾਇਣ ॥

پُورن پُورِ رہے کِرپا نِدھِ
گھٹِ گھٹِ دِسٹِ سمائِݨُ --1--

ਪੂਰਨ ਪੂਰਿ ਰਹੇ ਕਿਰਪਾ ਨਿਧਿ
ਘਟਿ ਘਟਿ ਦਿਸਟਿ ਸਮਾਇਣੁ ॥੧॥

جاپ تاپ کوٹِ لکھ پُوجا
ہرِ سِمرݨ تُلِ ن لائِݨ --

ਜਾਪ ਤਾਪ ਕੋਟਿ ਲਖ ਪੂਜਾ
ਹਰਿ ਸਿਮਰਣ ਤੁਲਿ ਨ ਲਾਇਣ ॥

دُءِ کر جوڑِ نانکُ دانُ مانْگےَ
تیرے داسنِ داس دسائِݨُ
--2--6--7--

ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ
ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥

نٹ مہلا[1] 5 -- | [1]محلا-

ਨਟ ਮਹਲਾ ੫ ॥

میرےَ سربسُ نامُ نِدھانُ --

ਮੇਰੈ ਸਰਬਸੁ ਨਾਮੁ ਨਿਧਾਨੁ ॥

کرِ کِرپا سادھُو سنّگِ مِلِئو
ستِگُرِ دِینو دانُ --1-- رہاءُ --

ਕਰਿ ਕਿਰਪਾ ਸਾਧੂ ਸੰਗਿ ਮਿਲਿਓ
ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥

سُکھداتا دُکھ بھنّجنہارا
گاءُ کِیرتنُ پُورن گِیانُ --

ਸੁਖਦਾਤਾ ਦੁਖ ਭੰਜਨਹਾਰਾ
ਗਾਉ ਕੀਰਤਨੁ ਪੂਰਨ ਗਿਆਨੁ ॥

کامُ کّرودھُ لوبھُ کھنّڈ کھنّڈ کِنّہے
بِنسِئو مُوڑ ابھِمانُ --1--

ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨ੍ਹੇ
ਬਿਨਸਿਓ ਮੂੜ ਅਭਿਮਾਨੁ ॥੧॥

کِیا گُنڑ تیرے آکھِ وکھاݨا پّربھ انّترجامی جانُ ---	----	ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥
چرن کمل سرنِ سُکھ ساگر نانکُ سد کُربانُ[1] --2--7--8-- |	----	ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥
[1]قُربانُ-		
نٹ مہلا[1] 5 -- | [1]محلا-	----	ਨਟ ਮਹਲਾ ੫ ॥
ہءُ وارِ وارِ جاءُ گُر گوپال --1-- رہاءُ --	Page# [980]	ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥
موہِ نِرگُن تُم پُورن داتے دِینا ناتھ دئِیال --1--	----	ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥
اُوٹھت بَیٹھت سووت جاگت جیء پّران دھن مال --2--	----	ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥
درسن پِیاس بہُتُ منِ میرےَ نانک درس نِہال --3--8--9--	----	ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥
نٹ پڑتال مہلا[1] 5 | [1]محلا-	----	ਨਟ ਪੜਤਾਲ ਮਹਲਾ ੫
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کوئُو ہےَ میرو ساجنُ مِیتُ --	----	ਕੋਊ ਹੈ ਮੇਰੋ ਸਾਜਨੁ ਮੀਤੁ ॥
ہرِ نامُ سُناوےَ نِیت --	----	ਹਰਿ ਨਾਮੁ ਸੁਨਾਵੈ ਨੀਤ ॥
بنسےَ دُکھُ بِپرِیتِ --	----	ਬਿਨਸੈ ਦੁਖੁ ਬਿਪਰੀਤਿ ॥

سبھُ ارپءُ منُ تنُ چیتُ --1-- رہاءُ --	----	ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
کوئی وِرلا آپن کِیت --	----	ਕੋਈ ਵਿਰਲਾ ਆਪਨ ਕੀਤ ॥
سنّگِ چرن کمل منُ سِیت --	----	ਸੰਗਿ ਚਰਨ ਕਮਲ ਮਨੁ ਸੀਤ ॥
کرِ کِرپا ہرِ جسُ دِیت --1--	----	ਕਰਿ ਕਿਰਪਾ ਹਰਿ ਜਸੁ ਦੀਤ ॥੧॥
ہرِ بھجِ جنمُ پدارتھُ جیت --	----	ਹਰਿ ਭਜਿ ਜਨਮੁ ਪਦਾਰਥੁ ਜੀਤ ॥
کوٹِ پتت ہوہِ پُنیت --	----	ਕੋਟਿ ਪਤਿਤ ਹੋਹਿ ਪੁਨੀਤ ॥
نانک داس بلِ بلِ کِیت --2--1--10--19--	----	ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
نٹ اسٹپدِییا مہلا[1] 4 | محلا[1]	----	ਨਟ ਅਸਟਪਦੀਆ ਮਹਲਾ ੪
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
رام میرے منِ تنِ نامُ ادھارے --	----	ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥
کھِنُ پلُ رہِ ن سکءُ بِنُ سیوا مےَ گُرمتِ نامُ سمّہارے --1-- رہاءُ --	----	ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹਾਰੇ ॥੧॥ ਰਹਾਉ ॥
ہرِ ہرِ ہرِ ہرِ ہرِ منِ دھِیاوہُ مےَ ہرِ ہرِ نامُ پِیارے --	----	ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥
دِین دئِیال بھۓ پّربھ ٹھاکُر گُر کے سبدِ سوارے --1--	----	ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥

مدھسُودن جگجیون مادھو
میرے ٹھاکر اگم اپارے --

ਮਧਸੂਦਨ ਜਗਜੀਵਨ ਮਾਧੋ
ਮੇਰੇ ਠਾਕੁਰ ਅਗਮ ਅਪਾਰੇ ॥

اِک بِن ءُ بینتی کرءُ گُر آگےَ
مےَ سادھُو چرن پکھارے --2--

ਇਕ ਬਿਨਉ ਬੇਨਤੀ ਕਰਉ ਗੁਰ ਆਗੈ
ਮੈ ਸਾਧੂ ਚਰਨ ਪਖਾਰੇ ॥੨॥

سہس نیتّر نیتّر ہےَ پّربھ کءُ
پّربھ ایکو پُرکھُ نِرارے --

ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ
ਪ੍ਰਭ ਏਕੋ ਪੁਰਖੁ ਨਿਰਾਰੇ ॥

سہس مُورتِ ایکو پّربھُ ٹھاکُرُ
پّربھُ ایکو گُرمتِ تارے --3--

ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ
ਪ੍ਰਭੁ ਏਕੋ ਗੁਰਮਤਿ ਤਾਰੇ ॥੩॥

گُرمتِ نامُ دموَدرُ پائِیا
ہرِ ہرِ نامُ اُرِ دھارے --

ਗੁਰਮਤਿ ਨਾਮੁ ਦਮੋਦਰੁ ਪਾਇਆ
ਹਰਿ ਹਰਿ ਨਾਮੁ ਉਰਿ ਧਾਰੇ ॥

ہرِ ہرِ کتھا بنی اتِ میٹھی
جِءُ گُونگا گٹک سمہارے --4--

ਹਰਿ ਹਰਿ ਕਥਾ ਬਨੀ ਅਤਿ ਮੀਠੀ
ਜਿਉ ਗੂੰਗਾ ਗਟਕ ਸਮ੍ਹਾਰੇ ॥੪॥

رسنا ساد چکھےَ بھاءِ دُوجےَ
اتِ پھیکے لوبھ بِکارے --

ਰਸਨਾ ਸਾਦ ਚਖੈ ਭਾਇ ਦੂਜੈ
ਅਤਿ ਫੀਕੇ ਲੋਭ ਬਿਕਾਰੇ ॥

جو گُرمُکھِ ساد چکھہِ رام ناما
سبھ ان رس ساد بِسارے --5--

ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ
ਸਭ ਅਨ ਰਸ ਸਾਦ ਬਿਸਾਰੇ ॥੫॥

گُرمتِ رام نامُ دھنُ پائِیا
سُنِ کہِتیا پاپ نِوارے --

ਗੁਰਮਤਿ ਰਾਮ ਨਾਮੁ ਧਨੁ ਪਾਇਆ
ਸੁਣਿ ਕਹਤਿਆ ਪਾਪ ਨਿਵਾਰੇ ॥

دھرم راءِ جمُ نیڑِ ن آوے میرے ٹھاکُر کے جن پیارے --6--	----	ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥
ساس ساس ساس ہےَ جیتے مےَ گُرمتِ نامُ سمّہارے --	----	ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮੑਾਰੇ ॥
ساسُ ساسُ جاءِ نامےَ بِنُ سو بِرتھا ساسُ بِکارے --7--	----	ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥
کّرِپا کّرِپا کرِ دِین پّربھ سرنی مو کءُ ہرِ جن میلِ پیارے --	----	ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥
نانک داسنِ داسُ کہتُ ہےَ ہم داسن کے پنِہارے --8--1--	----	ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥
نٹ مہلا[1] 4 -- | محلا[1]	Page# [981]	ਨਟ ਮਹਲਾ ੪ ॥
رام ہم پاتھر نِرگُنیِیارے --	----	ਰਾਮ ਹਮ ਪਾਥਰ ਨਿਰਗੁਨੀਆਰੇ ॥
کّرِپا کّرِپا کرِ گُرُو مِلاۓ ہم پاہن سبدِ گُر تارے --1-- رہاءُ --	----	ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥
ستِگُر نامُ دّرڑاۓ اتِ میٹھا مَیلاگرُ ملگارے --	----	ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥
نامےَ سُرتِ وجی ہے دہ دِس ہرِ مُسکی[1] مُسک[2] گندھارے --1-- | [1]مُشکی- [2]مُشک-	----	ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥

تیری نرگُن کتھا کتھا ہے میٹھی گُرِ نیکے بچن سمارے --	----	ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
گاوت گاوت ہرِ گُن گائے گُن گاوت گُرِ نِستارے --2--	----	ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥
بِبیکُ گُرو گُرو سمدرسی تِس ملیۓ سنَک اُتارے --	----	ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥
ستگُر ملۓ پرم پدُ پائیا ہءُ ستگر کے بلہارے --3--	----	ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥
پاکھنڈ پاکھنڈ کرِ کرِ بھرمے لوبھُ پاکھنڈُ جگِ بُریارے --	----	ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥
ہلتِ پلتِ دُکھدائی ہووہِ جمکالُ کھڑا سِرِ مارے --4--	----	ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥
اُگوے دِنسُ آلُ جالُ سمہالے بِکھُ مائیا کے بِستھارے --	----	ਉਗਵੈ ਦਿਨਸੁ ਆਲੁ ਜਾਲੁ ਸਮ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥
آئی رَینِ بھئیا سُپننترُ بِکھُ سُپنے بھی دُکھ سارے --5--	----	ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥
کلرُ کھیتُ لے کوڑُ جمائیا سبھ کوڑے کے کھلوارے --	----	ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥

ساکت نر سبھِ بھُوکھ بھُکھانے دِرِ ٹھاڈھے جم جنّدارے ۔۔6۔۔	----	ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥
منمُکھ کرجُ چڑِیا بِکھُ بھاری اُترےَ سبدُ وِیچارے ۔۔	----	ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥
جتنے کرج[1] کرج[2] کے منّگیۓ کرِ سیوک پگِ لگِ وارے ۔۔7۔۔ |	----	ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥
[1]قرض۔ [2]قرض۔		
جگنّناتھ سبھِ جنّترّ اُپاۓ نکِ کھِینی سبھ نتھہارے ۔۔	----	ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥
نانک پرّبھُ کھنّچےَ تِو چلیۓَ جِءُ بھاوےَ رام پِیارے ۔۔8۔۔2۔۔	----	ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥
نٹ مہلا[1] 4 ۔۔ | [1]محلا۔	----	ਨਟ ਮਹਲਾ ੪ ॥
رام ہرِ انمّرِت سرِ ناوارے ۔۔	----	ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥
ستِگرِ گِیانُ مجنُ ہےَ نیکو مِلِ کلمل پاپ اُتارے ۔۔1۔۔ رہاءُ ۔۔	----	ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥
سنّگتِ کا گُنُ بہُتُ ادھِکائی پڑِ سُویا گنک اُدھارے ۔۔	----	ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥
پرس نپرس بھۓ کُبِجا کءُ لےَ بیَکُنّٹھِ سِدھارے ۔۔1۔۔	----	ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥

اجامل پرّیتِ پُترّ پرّتِ کینی کرِ نارائِݨ بولارے --	----	ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
میرے ٹھاکُر کےَ منِ بھاءِ بھاونی جمکنّکر مارِ بِدارے --2--	----	ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥
مانُکھُ کتھےَ کتھِ لوک سُناوےَ جو بولےَ سو ن بیچارے --	----	ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥
ستسنّگتِ ملےَ ت دِڑتا آوےَ ہرِ رام نامِ نِستارے --3--	----	ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥
جب لگُ جیءُ پِنّڈُ ہےَ سابتُ تب لگِ کِچھُ ن سمارے --	----	ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥
جب گھر منّدرِ آگِ لگانی کڈھِ کوُپُ کڈھےَ پنِہارے --4--	----	ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥
ساکت سِءُ من میلُ ن کریِئہُ جِن ہرِ ہرِ نامُ بِسارے --	----	ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥
ساکت بچن بِچھوُیا جِءُ ڈسیِۓَ تجِ ساکت پرےَ پرارے --5--	----	ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥
لگِ لگِ پرّیتِ بہُ پرّیتِ لگائی لگِ سادھو سنّگِ سوارے --	----	ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥

گُر کے بچن ستِ ستِ کرِ مانے میرے ٹھاکر بہُت پِیارے --6--	Page# [982]	ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
پُورب جنمِ پرچُون کمائے ہرِ ہرِ ہرِ نامِ پیارے --	----	ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
گُر پّرسادِ انّمرِت رسُ پائیا رسُ گاوے رسُ وِیچارے --7--	----	ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
ہرِ ہرِ رُوپ رنّگِ سبھِ تیرے میرے لالن لال گُلارے --	----	ਹਰਿ ਹਰਿ ਰੂਪ ਰੰਗਿ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
جَیسا رنّگُ دیہِ سو ہووَے کِیا نانک جنّت وِچارے --8--3--	----	ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
نٹ مہلا[1] 4 -- | محلا[1]	----	ਨਟ ਮਹਲਾ ੪ ॥
رام گُر سرنِ پّربھُو رکھوارے --	----	ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥
جِءُ کُنّچرُ تدُوئے پکرِ چلائِئو کرِ اُوپرُ کڈھِ نِستارے --1-- رہاءُ --	----	ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
پّربھ کے سیوک بہُت اتِ نیکے منِ سردھا کرِ ہرِ دھارے --	----	ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥
میرے پّربھِ سردھا بھگتِ منِ بھاوَے جن کی پَیج سوارے --1--	----	ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥

ہر ہرِ سیوکُ سیوا لاگےَ	----	ਹਰਿ ਹਰਿ ਸੇਵਕੁ ਸੇਵਾ ਲਾਗੈ
سبھُ دیکھےَ بّرہم پسارے --1--		ਸਭੁ ਦੇਖੈ ਬ੍ਰਹਮ ਪਸਾਰੇ ॥੧॥
ایکُ پُرکھُ اِکُ ندری آوےَ	----	ਏਕੁ ਪੁਰਖੁ ਇਕੁ ਨਦਰੀ ਆਵੈ
سبھ ایکا ندرِ نہارے --2--		ਸਭ ਏਕਾ ਨਦਰਿ ਨਿਹਾਰੇ ॥੨॥
ہرِ پّربھُ ٹھاکُرُ رویا سبھ ٹھائی	----	ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ
سبھُ چیری جگتُ سمارے --		ਸਭੁ ਚੇਰੀ ਜਗਤੁ ਸਮਾਰੇ ॥
آپِ دئیالُ دئیا دانُ دیوےَ	----	ਆਪਿ ਦਇਆਲੁ ਦਇਆ ਦਾਨੁ ਦੇਵੈ
وِچِ پاتھر کیرے کارے --3--		ਵਿਚਿ ਪਾਥਰ ਕੀਰੇ ਕਾਰੇ ॥੩॥
انترِ واسُ بہُتُ مُسکائی[1]	----	ਅੰਤਰਿ ਵਾਸੁ ਬਹੁਤੁ ਮੁਸਕਾਈ
بھّرمِ بھُولا مرگُ سِنّگھارے -- | [1]مُشکائی-		ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥
بنُ بنُ ڈھُوڈھِ ڈھُوڈھِ پھِرِ تھاکی	----	ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ
گُرِ پُورے گھرِ نِستارے --4--		ਗੁਰਿ ਪੂਰੈ ਘਰਿ ਨਿਸਤਾਰੇ ॥੪॥
بانْی گُرو گُرو ہے بانْی	----	ਬਾਣੀ ਗੁਰੂ ਗੁਰੂ ਹੈ ਬਾਣੀ
وِچ بانْی انمّرِتُ سارے --		ਵਿਚਿ ਬਾਣੀ ਅੰਮ੍ਰਿਤੁ ਸਾਰੇ ॥
گُرُ بانْی کہےَ سیوکُ جنُ مانےَ	----	ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ
پرتکھِ گُرو نِستارے --5--		ਪਰਤਖਿ ਗੁਰੂ ਨਿਸਤਾਰੇ ॥੫॥
سبھُ ہے بّرہمُ بّرہمُ ہے پسرِیا	----	ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ
منِ بیجِیا کھاوارے --		ਮਨਿ ਬੀਜਿਆ ਖਾਵਾਰੇ ॥

جِءُ جن چندّرہانْس دُکھیا دھرِسٹبُدھی اپُنا گھرُ لُوکی جارے --6--	----	ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥
پّربھ کءُ جنُ انّترِ رِد لوچے پّربھ جن کے ساس نِہارے --	----	ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
کّرپا کّرپا کرِ بھگتِ دّرڑاۓ جن پِچھے جگُ نِستارے --7--	----	ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥
آپن آپِ آپ پّربھُ ٹھاکرُ پّربھُ آپے سّرِسٹِ سوارے --	----	ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
جن نانک آپے آپِ سبھُ ورتے کرِ کّرپا آپِ نِستارے --8--4--	----	ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
نٹ مہلا[1] 4 -- | محلا[1]	----	ਨਟ ਮਹਲਾ ੪ ॥
رام کرِ کرِپا لیہُ اُبارے --	----	ਰਾਮ ਕਰਿ ਕਿਰਪਾ ਲੇਹੁ ਉਬਾਰੇ ॥
جِءُ پکرِ دروپتی دُسٹاں آنی ہرِ ہرِ لاج نِوارے --1-- رہاءُ --	----	ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
کرِ کرِپا جاچِک جن تیرے اِکُ ماگءُ دانُ پِیارے --	----	ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
ستِگُر کی نِت سردھا لاگی مو کءُ ہرِ گرُ میلِ سوارے --1--	----	ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥

ساکت کرم پانڑی جِءُ متھیئَے
نِت پانڑی جھول جھُلارے --

ਸਾਕਤ ਕਰਮ ਪਾਣੀ ਜਿਉ ਮਥੀਐ
ਨਿਤ ਪਾਣੀ ਝੋਲ ਝੁਲਾਰੇ ॥

مِلِ ستسنّگتِ پرم پدُ پائیا
کڈھِ ماکھن کے گٹکارے --2--

ਮਿਲਿ ਸਤਸੰਗਤਿ ਪਰਮ ਪਦੁ ਪਾਇਆ
ਕਢਿ ਮਾਖਨ ਕੇ ਗਟਕਾਰੇ ॥੨॥

نِت نِت کائِیا مجنُ کِییا
نِت مِلِ مِلِ دیہ سوارے --

ਨਿਤ ਨਿਤ ਕਾਇਆ ਮਜਨੁ ਕੀਆ
ਨਿਤ ਮਲਿ ਮਲਿ ਦੇਹ ਸਵਾਰੇ ॥

میرے ستِگُر کے منِ بچن ن بھائے
سبھ پھوکٹ چار سیِگارے --3--

ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ
ਸਭ ਫੋਕਟ ਚਾਰ ਸੀਗਾਰੇ ॥੩॥

مٹکِ مٹکِ چلُ سکھی سہیلی
میرے ٹھاکُر کے گُن سارے --

Page# [983]

ਮਟਕਿ ਮਟਕਿ ਚਲੁ ਸਖੀ ਸਹੇਲੀ
ਮੇਰੇ ਠਾਕੁਰ ਕੇ ਗੁਨ ਸਾਰੇ ॥

گُرمُکھِ سیوا میرے پّربھ بھائی
مےَ ستِگُر الکھُ لکھارے --4--

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ
ਮੈ ਸਤਿਗੁਰ ਅਲਖੁ ਲਖਾਰੇ ॥੪॥

ناری پُرکھُ پُرکھُ سبھ ناری
سبھُ ایکو پُرکھُ مُرارے --

ਨਾਰੀ ਪੁਰਖੁ ਪੁਰਖੁ ਸਭ ਨਾਰੀ
ਸਭੁ ਏਕੋ ਪੁਰਖੁ ਮੁਰਾਰੇ ॥

سنّت جن کی رینُ منِ بھائی
مِلِ ہرِ جن ہرِ نِستارے --5--

ਸੰਤ ਜਨ ਕੀ ਰੇਨੁ ਮਨਿ ਭਾਈ
ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥

گّرام گّرام نگر سبھ پھِرِیا
رِد انّترِ ہرِ جن بھارے --

ਗ੍ਰਾਮ ਗ੍ਰਾਮ ਨਗਰ ਸਭ ਫਿਰਿਆ
ਰਿਦ ਅੰਤਰਿ ਹਰਿ ਜਨ ਭਾਰੇ ॥

سردھا سردھا اُپاءِ مِلاۓ موکۓ ہرِ گُر گرِ نِستارے --6--	----	ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
پون سُوتُ سبھُ نِیکا کرِیا ستِگُرِ سبدُ وِیچارے --	----	ਪਵਨ ਸੁਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
نِج گھرِ جاءِ انّمرِت رسُ پِییا بِنُ نَینا جگتُ نہارے --7--	----	ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਹਾਰੇ ॥੭॥
تۓ گُن اِیس برنِ نہی ساکۓ تُم منّدر ہم نِک کِیرے --	----	ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
نانک کرِپا کرہُ گُر میلہُ مےَ رامُ جپت منُ دھِیرے --8--5--	----	ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
نٹ مہلا[1] 4 -- | [1]محلا-	----	ਨਟ ਮਹਲਾ ੪ ॥
میرے من بھجُ ٹھاکُر اگم اپارے --	----	ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
ہم پاپی بہُ نِرگُنِییارے کرِ کِرپا گُرِ نِستارے --1-- رہاءُ --	----	ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
سادھُو پُرکھ سادھ جن پاۓ اِک بِنۓ کرۓ گُر پِیارے --	----	ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
رام نامُ دھنُ پُوجی دیوہُ سبھُ تِسنا بھُوکھ نِوارے --1--	----	ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੁਖ ਨਿਵਾਰੇ ॥੧॥

پچےَ پتنّگ مِرگ بھرِنگ کنّچر مِین اِک اِندّری پکرِ سگھارے --	----	ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
پنّچ بھُوت سبل ہےَ دیہی گُرُ ستِگُرُ پاپ نِوارے --2--	----	ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
ساستّر بید سودھِ سودھِ دیکھے مُنِ نارد بچن پُکارے --	----	ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
رام نامُ پڑھُ گتِ پاوہُ ستسنّگتِ گُرِ نِستارے --3--	----	ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
پّرِیتم پّرِیتِ لگی پّربھ کیری جِو سُورجُ کملُ نِہارے --	----	ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
میر سُمیر مورُ بہُ ناچےَ جب اُنوےَ گھن گھنہارے --4--	----	ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
ساکت کءُ انّمرِت بہُ سِنّچہُ سبھ ڈال پھُول بِسُکارے --	----	ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
جِءُ جِءُ نِوہِ ساکت نر سیتی چھیڑِ چھیڑِ کڈھےَ بِکھُ کھارے --5--	----	ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
سنّتن سنّت سادھ مِلِ رہیئےَ گُنْ بولہِ پرئُپکارے --	----	ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥

سنّتے سنّتُ ملے منُ بگسے جِءُ جل مِل کمل سوارے --6--	----	ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
لوبھ لہرِ سبھُ سُیانُ ہلکُ ہے ہلکِئو سبھہِ بِگارے --	----	ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
میرے ٹھاکُر کےَ دِیبانِ کھبرِ[1] ہوئی[2] گُرِ گیانُ کھڑگُ لےَ مارے --7-- | [1]خبر- [2]ہوئی-	----	ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
راکھُ راکھُ راکھُ پّربھ میرے مےَ راکھہُ کِرپا دھارے --	----	ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
نانک مےَ دھر اور ن کائی مےَ ستِگُر گُر نِستارے --8--6-- چھکا 1 --	----	ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
راگُ مالی گئُڑا مہلا[1] 4 | [1]محلا-	----	ਰਾਗੁ ਮਾਲੀ ਗਉੜਾ ਮਹਲਾ ੪
ੴ ستِنامُ کرتا پُرکھُ نربھءُ نرویَرُ اکال مُورتِ اجُونی سَیبھن گُرپّرسادِ --	Page# [984]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
انِک جتن کرِ رہے ہرِ انّتُ ناہی پائِیا --	----	ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥
ہرِ اگم اگم اگادھِ بودھِ آدیسُ ہرِ پّربھ رائِیا --1-- رہاءُ --	----	ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥

کامُ کّرودھُ لوبھُ موہُ
نِت جھگرتے جھگرائِیا --

ਕਾਮੁ ਕ੍ਰੋਧੁ ਲੋਭੁ ਮੋਹੁ
ਨਿਤ ਝਗਰਤੇ ਝਗਰਾਇਆ ॥

ہم راکھُ راکھُ دِین تیرے
ہرِ سرنِ ہرِ پّربھ آئِیا --1--

ਹਮ ਰਾਖੁ ਰਾਖੁ ਦੀਨ ਤੇਰੇ
ਹਰਿ ਸਰਨਿ ਹਰਿ ਪ੍ਰਭ ਆਇਆ ॥੧॥

سرنّاگتی پّربھ پالتے
ہرِ بھگتِ وچھلُ نائِیا --

ਸਰਣਾਗਤੀ ਪ੍ਰਭ ਪਾਲਤੇ
ਹਰਿ ਭਗਤਿ ਵਛਲੁ ਨਾਇਆ ॥

پّرہِلادُ جنُ ہرناکھِ پکرِیا
ہرِ راکھِ لیئو ترائِیا --2--

ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ
ਹਰਿ ਰਾਖਿ ਲੀਓ ਤਰਾਇਆ ॥੨॥

ہرِ چیتِ رے من مہلُ[1] پاوݨ
سبھ دُوکھ بھنّجنُ رائِیا -- | 1محلُ-

ਹਰਿ ਚੇਤਿ ਰੇ ਮਨ ਮਹਲੁ ਪਾਵਣ
ਸਭ ਦੂਖ ਭੰਜਨੁ ਰਾਇਆ ॥

بھءُ جنم مرن نِوارِ ٹھاکُر
ہرِ گُرمتی پّربھُ پائِیا --3--

ਭਉ ਜਨਮ ਮਰਨ ਨਿਵਾਰਿ ਠਾਕੁਰ
ਹਰਿ ਗੁਰਮਤੀ ਪ੍ਰਭੁ ਪਾਇਆ ॥੩॥

ہرِ پتِت پاون نامُ سُیامی
بھءُ بھگت بھنّجنُ گائِیا --

ਹਰਿ ਪਤਿਤ ਪਾਵਨ ਨਾਮੁ ਸੁਆਮੀ
ਭਉ ਭਗਤ ਭੰਜਨੁ ਗਾਇਆ ॥

ہرِ ہارُ ہرِ اُرِ دھارِئو
جن نانک نامِ سمائِیا --4--1--

ਹਰਿ ਹਾਰੁ ਹਰਿ ਉਰਿ ਧਾਰਿਓ
ਜਨ ਨਾਨਕ ਨਾਮਿ ਸਮਾਇਆ ॥੪॥੧॥

مالی گئُڑا مہلا[1] 4 -- | 1محلا-

ਮਾਲੀ ਗਉੜਾ ਮਹਲਾ ੪ ॥

جپِ من رام نامُ سُکھداتا --

ਜਪਿ ਮਨ ਰਾਮ ਨਾਮੁ ਸੁਖਦਾਤਾ ॥

ستسنگتِ مِلِ ہرِ سادُ آئیا
گُرمُکھِ برہمُ پچھاتا --1-- رہاۓ --

ਸਤਸੰਗਤਿ ਮਿਲਿ ਹਰਿ ਸਾਦੁ ਆਇਆ
ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥

وڈبھاگی گُر درسنُ پائیا
گُرِ ملۓ ہرِ پربھُ جاتا --

ਵਡਭਾਗੀ ਗੁਰ ਦਰਸਨੁ ਪਾਇਆ
ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥

دُرمتِ مَیلُ گئی سبھُ نیکرِ
ہرِ انمرِتِ ہرِ سرِ ناتا --1--

ਦੁਰਮਤਿ ਮੈਲੁ ਗਈ ਸਭੁ ਨੀਕਰਿ
ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥

دھنُ دھنُ سادھُ جنّہی ہرِ پربھُ پائیا
تنّہ پُوچھۓ ہرِ کی باتا --

ਧਨੁ ਧਨੁ ਸਾਧੁ ਜਿਨੑੀ ਹਰਿ ਪ੍ਰਭੁ ਪਾਇਆ
ਤਿਨੑ ਪੂਛਉ ਹਰਿ ਕੀ ਬਾਤਾ ॥

پاۓ لگۓ نِت کرۓ جُدرِیا
ہرِ میلہُ کرمِ بدھاتا --2--

ਪਾਇ ਲਗਉ ਨਿਤ ਕਰਉ ਜੁਦਰੀਆ
ਹਰਿ ਮੇਲਹੁ ਕਰਮਿ ਬਿਧਾਤਾ ॥੨॥

لِلاٹ لکھے پائیا گُرُ سادھُو
گُر بچنی منُ تنُ راتا --

ਲਿਲਾਟ ਲਿਖੇ ਪਾਇਆ ਗੁਰੁ ਸਾਧੂ
ਗੁਰ ਬਚਨੀ ਮਨੁ ਤਨੁ ਰਾਤਾ ॥

ہرِ پربھ آۓ ملے سُکھُ پائیا
سبھ کِلوِکھ پاپ گواتا --3--

ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ
ਸਭ ਕਿਲਵਿਖ ਪਾਪ ਗਵਾਤਾ ॥੩॥

رام رسائنُ جنّہ گُرمتِ پائیا
تنّہ کی اُوتم باتا --

ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ
ਤਿਨੑ ਕੀ ਊਤਮ ਬਾਤਾ ॥

تِن کی پنّک پائیۓ وڈبھاگی
جن نانکُ چرنِ پراتا --4--2--

ਤਿਨ ਕੀ ਪੰਕ ਪਾਈਐ ਵਡਭਾਗੀ
ਜਨ ਨਾਨਕੁ ਚਰਨਿ ਪਰਾਤਾ ॥੪॥੨॥

مالی گَوڑا مہلا 4 -- | محلا[1]

ਮਾਲੀ ਗਉੜਾ ਮਹਲਾ ੪ ॥

سبھِ سِدھ سادھِک مُنِ جنا مَنِ بھاونی ہرِ دھِیائیو ـــ	Page# [985]	ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
اپرنّپرو پاربرہمُ سُیامی ہرِ الکھُ گُرو لکھائیو ـــ1ـــ رہاءُ ـــ	----	ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥
ہم نیچ مدھم کرم کیئے نہی چیتیئو ہرِ رائیو ـــ	----	ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥
ہرِ آنِ میلیئو ستگُرو کھِنُ بندھ مُکتِ کرائیو ـــ1ـــ	----	ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥
پربھِ مستکے دھُرِ لیکھیا گُرمتی ہرِ لِو لائیو ـــ	----	ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥
پنّچ سبد درگہ باجِیا ہرِ مِلیئو منّگلُ گائیو ـــ2ـــ	----	ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥
پتت پاونُ نامُ نرہرِ منّدبھاگیا نہی بھائیو ـــ	----	ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆ ਨਹੀ ਭਾਇਓ ॥
تے گربھ جونی گالیئہِ جِءُ لونُ جلہِ گلائیو ـــ3ـــ	----	ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥
متِ دیہِ ہرِ پربھ اگم ٹھاکر گُر چرن مَنُ مےَ لائیو ـــ	----	ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥

ہرِ رام نامےَ رہءُ لاگو جن نانک نامِ سمائیو ۔۔4۔۔3۔۔	ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥
مالی گئُڑا مہلا[1] 4 ۔۔ | [1]محلا۔	ਮਾਲੀ ਗਉੜਾ ਮਹਲਾ ੪ ॥
میرا منُ رام نامِ رسِ لاگا ۔۔	ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥
کمل پّرگاسُ بھئِیا گرُ پائِیا ہرِ جپِئو بھّرمُ بھءُ بھاگا ۔۔1۔۔ رہاءُ ۔۔	ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥
بھےَ بھاءِ بھگتِ لاگو میرا ہِیئرا منُ سوئِئو گُرمتِ جاگا ۔۔	ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥
کِلبِکھ کھِین بھۓ سانْتِ آئی ہرِ اُر دھارِئو وڈبھاگا ۔۔1۔۔	ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥
منمُکھُ رنگُ کسُنّبھُ ہے کچُویا جِءُ کُسم چارِ دِن چاگا ۔۔	ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥
کھِن مہِ بنِسِ جاءِ پرتاپےَ ڈنّڈُ دھرم راءِ کا لاگا ۔۔2۔۔	ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥
ستسنّگتِ پّرِیتِ سادھ اتِ گُوڑی جِءُ رنّگُ مجِیٹھ بہُ لاگا ۔۔	ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥
کائِیا کاپرُ چیِر بہُ پھارے ہرِ رنّگُ ن لہے سبھاگا ۔۔3۔۔	ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥

ہرِ چارّہِئو رنّگُ ملےَ گرُ سوبھا ہرِ رنّگِ چلوٗلےَ راںْگا ۔۔	----	ਹਰਿ ਚਾੑਰਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥
جن نانکُ تِن کے چرن پکھارےَ جو ہرِ چرنی جنُ لاگا ۔۔4۔۔4۔۔	----	ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥
مالی گئُڑا مہلا[1] 4 ۔۔ | [1]محلا۔	----	ਮਾਲੀ ਗਉੜਾ ਮਹਲਾ ੪ ॥
میرے من بھجُ ہرِ ہرِ نامُ گُپالا ۔۔	----	ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥
میرا منُ تنُ لِینُ بھئِیا رام نامےَ متِ گُرمتِ رام رسالا ۔۔1۔۔ رہاءُ ۔۔	----	ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥
گُرمتِ نامُ دھِیائیِئےَ ہرِ ہرِ منِ جپیِئےَ ہرِ جپمالا ۔۔	----	ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥
جِنّہ کےَ مستکِ لِیکھِیا ہرِ مِلِیا ہرِ بنمالا ۔۔1۔۔	----	ਜਿਨੑ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥
جِنّہ ہرِ نامُ دھِیائِیا تِنّہ چُوکے سرب جنّجالا[1] ۔۔ | [1]زنّجالا۔	----	ਜਿਨੑ ਹਰਿ ਨਾਮੁ ਧਿਆਇਆ ਤਿਨੑ ਚੂਕੇ ਸਰਬ ਜੰਜਾਲਾ ॥
تِنّہ جمُ نیڑِ ن آوئی گُرِ راکھے ہرِ رکھوالا ۔۔2۔۔	----	ਤਿਨੑ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥
ہم بارِک کِچھُو ن جاݨہو ہرِ مات پِتا پّرتِپالا ۔۔	----	ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥

کرُ مائِیا اگنِ نِت میلتے
گُرِ راکھے دِین دئِیالا --3--

ਕਰੁ ਮਾਇਆ ਅਗਨਿ ਨਿਤ ਮੇਲਤੇ
ਗੁਰਿ ਰਾਖੇ ਦੀਨ ਦਇਆਲਾ ॥੩॥

بہُ مَیلے نِرمل ہوئِیا
سبھ کِلبِکھ ہرِ جسِ جالا --

ਬਹੁ ਮੈਲੇ ਨਿਰਮਲ ਹੋਇਆ
ਸਭ ਕਿਲਬਿਖ ਹਰਿ ਜਸਿ ਜਾਲਾ ॥

منِ اندُ بھئِیا گُرُ پائِیا
جن نانک سبدِ نِہالا --4--5--

ਮਨਿ ਅਨਦੁ ਭਇਆ ਗੁਰੁ ਪਾਇਆ
ਜਨ ਨਾਨਕ ਸਬਦਿ ਨਿਹਾਲਾ ॥੪॥੫॥

مالی گئُڑا مہلا[1] 4 -- | [1]محلا-

ਮਾਲੀ ਗਉੜਾ ਮਹਲਾ ੪ ॥

میر من ہرِ بھجُ سبھ کِلبِکھ کاٹ --

ਮੇਰ ਮਨ ਹਰਿ ਭਜੁ ਸਭ ਕਿਲਬਿਖ ਕਾਟ ॥

ہرِ ہرِ اُر دھارِئو گُرِ پُورے
میرا سِیسُ کیِجےَ گُر واٹ --1-- رہاءُ --
Page# [986]
ਹਰਿ ਹਰਿ ਉਰ ਧਾਰਿਓ ਗੁਰਿ ਪੂਰੈ
ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥

میرے ہرِ پرّبھ کی مےَ بات سُناوےَ
تِسُ منُ دیوءُ کٹِ کاٹ --

ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ
ਤਿਸੁ ਮਨੁ ਦੇਵਉ ਕਟਿ ਕਾਟ ॥

ہرِ ساجنُ میلِئو گُرِ پُورے
گُر بچنِ بِکانو ہٹُ ہاٹ --1--

ਹਰਿ ਸਾਜਨੁ ਮੇਲਿਓ ਗੁਰਿ ਪੂਰੈ
ਗੁਰ ਬਚਨਿ ਬਿਕਾਨੋ ਹਟੁ ਹਾਟ ॥੧॥

مکر پرّاگِ دانُ بہُ کِییا
سرِیرُ دِیئو ادھ کاٹِ --

ਮਕਰ ਪ੍ਰਾਗਿ ਦਾਨੁ ਬਹੁ ਕੀਆ
ਸਰੀਰੁ ਦੀਓ ਅਧ ਕਾਟਿ ॥

بِنُ ہرِ نام کو مُکتِ ن پاوےَ
بہُ کنّچنُ دِیجےَ کٹِ کاٹ --2--

ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ
ਬਹੁ ਕੰਚਨੁ ਦੀਜੈ ਕਟਿ ਕਾਟ ॥੨॥

ہرِ کیرتِ گُرمتِ جسُ گائِئو منِ اُگھرے کپٹ کپاٹ ـ ـ	----	ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥
ترِکُٹی پھورِ بھرمُ بھءُ بھاگا لج بھانی مٹُکی ماٹ ـ ـ3ـ ـ	----	ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥
کلجُگِ گرُ پُورا تِن پائِیا جِن دھُرِ مستکِ لِکھے لِلاٹ ـ ـ	----	ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥
جن نانک رسُ انّمرِتُ پِییا سبھ لاتھی بھُوکھ تِکھاٹ ـ ـ4ـ ـ6ـ ـ چھکا 1 ـ ـ	----	ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੁਖ ਤਿਖਾਟ ॥੪॥੬॥ ਛਕਾ ੧ ॥
مالی گئُڑا مہلا[1] 5 | [1]محلاـ	----	ਮਾਲੀ ਗਉੜਾ ਮਹਲਾ ੫
ੴ سَتِگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
رے من ٹہل ہرِ سُکھ سار ـ ـ	----	ਰੇ ਮਨ ਟਹਲ ਹਰਿ ਸੁਖ ਸਾਰ ॥
اور ٹہلا جھُوٹھِیا نِت کرےَ جمُ سِرِ مار ـ ـ1ـ ـ رہاءُ ـ ـ	----	ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥
جِنا مستکِ لیکھِیا تے ملے سنّگار ـ ـ	----	ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥
سنّسارُ بھئُجلُ تارِیا ہرِ سنّت پُرکھ اپار ـ ـ1ـ ـ	----	ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥

نِت چرن سیوہُ سادھ کے تجِ لوبھ موہ بِکار ـ ـ	----	ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥
سبھ تجہُ دُوجی آسڑی رکھُ آس اِک نِرنّکار ـ ـ2ـ ـ	----	ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥
اِکِ بھرمِ بھُولے ساکتا بِنُ گُر انّدھ انّدھار ـ ـ	----	ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥
دھُرِ ہوونا سُ ہوئِیا کو ن میٹنّہار ـ ـ3ـ ـ	----	ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥
اگم رُوپُ گوبِنّد کا انِک نام اپار ـ ـ	----	ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥
دھنُ دھنّنُ تے جن نانکا جِن ہرِ ناما اُرِ دھار ـ ـ4ـ ـ1ـ ـ	----	ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥
مالی گئُڑا مہلا[1] 5 ـ ـ | محلا[1]ـ	----	ਮਾਲੀ ਗਉੜਾ ਮਹਲਾ ੫ ॥
رام نام کءُ نمسکار ـ ـ	----	ਰਾਮ ਨਾਮ ਕਉ ਨਮਸਕਾਰ ॥
جاسُ جپت ہووت اُدھار ـ ـ1ـ ـ رہاءُ ـ ـ	----	ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥
جا کےَ سِمرنِ مِٹہِ دھنّدھ ـ ـ	----	ਜਾ ਕੈ ਸਿਮਰਨਿ ਮਿਟਹਿ ਧੰਧ ॥
جا کےَ سِمرنِ چھُوٹہِ بنّدھ ـ ـ	----	ਜਾ ਕੈ ਸਿਮਰਨਿ ਛੂਟਹਿ ਬੰਧ ॥
جا کےَ سِمرنِ مُورکھ چترُ ـ ـ	----	ਜਾ ਕੈ ਸਿਮਰਨਿ ਮੂਰਖ ਚਤੁਰ ॥

جا کےَ سِمرنِ کُلہ اُدھر --1--	----	ਜਾ ਕੈ ਸਿਮਰਨਿ ਕੁਲਹ ਉਧਰ ॥੧॥
جا کےَ سِمرنِ بھءُ دُکھ ہرےَ --	----	ਜਾ ਕੈ ਸਿਮਰਨਿ ਭਉ ਦੁਖ ਹਰੈ ॥
جا کےَ سِمرنِ اپدا ٹرےَ --	----	ਜਾ ਕੈ ਸਿਮਰਨਿ ਅਪਦਾ ਟਰੈ ॥
جا کےَ سِمرنِ مُچت پاپ --	----	ਜਾ ਕੈ ਸਿਮਰਨਿ ਮੁਚਤ ਪਾਪ ॥
جا کےَ سِمرنِ نہی سنّتاپ --2--	----	ਜਾ ਕੈ ਸਿਮਰਨਿ ਨਹੀ ਸੰਤਾਪ ॥੨॥
جا کےَ سِمرنِ رِد بِگاس --	----	ਜਾ ਕੈ ਸਿਮਰਨਿ ਰਿਦ ਬਿਗਾਸ ॥
جا کےَ سِمرنِ کولا داسِ --	----	ਜਾ ਕੈ ਸਿਮਰਨਿ ਕਵਲਾ ਦਾਸਿ ॥
جا کےَ سِمرنِ نِدھِ نِدھان --	----	ਜਾ ਕੈ ਸਿਮਰਨਿ ਨਿਧਿ ਨਿਧਾਨ ॥
جا کےَ سِمرنِ ترے نِدان --3--	----	ਜਾ ਕੈ ਸਿਮਰਨਿ ਤਰੇ ਨਿਦਾਨ ॥੩॥
پتِت پاونُ نامُ ہری --	----	ਪਤਿਤ ਪਾਵਨੁ ਨਾਮੁ ਹਰੀ ॥
کوٹِ بھگت اُدھارُ کری --	----	ਕੋਟਿ ਭਗਤ ਉਧਾਰੁ ਕਰੀ ॥
ہرِ داس داسا دِینُ سرن --	----	ਹਰਿ ਦਾਸ ਦਾਸਾ ਦੀਨੁ ਸਰਨ ॥
نانک ماتھا سنّت چرن --4--2--	----	ਨਾਨਕ ਮਾਥਾ ਸੰਤ ਚਰਨ ॥੪॥੨॥
مالی گئُڑا مہلا[1] 5 -- | محلا[1]	----	ਮਾਲੀ ਗਉੜਾ ਮਹਲਾ ੫ ॥
اَیسو سہائی ہرِ کو نام --	----	ਐਸੋ ਸਹਾਈ ਹਰਿ ਕੋ ਨਾਮ ॥
سادھسنّگتِ بھجُ پُورن کام --1-- رہاءُ --	----	ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥
بُوڈت کءُ جَیسے بیڑی مِلت --	----	ਬੂਡਤ ਕਉ ਜੈਸੇ ਬੇੜੀ ਮਿਲਤ ॥
بُوجھت دِیپک مِلت تِلت --	----	ਬੂਝਤ ਦੀਪਕ ਮਿਲਤ ਤਿਲਤ ॥

جلت اگنی مِلت نِیر ـ ـ	Page# [987]	ਜਲਤ ਅਗਨੀ ਮਿਲਤ ਨੀਰ ॥
جَیسے بارِک مُکھِ کھِیر ـ ـ1ـ ـ	----	ਜੈਸੇ ਬਾਰਿਕ ਮੁਖਹਿ ਖੀਰ ॥੧॥
جَیسے رنْ مہِ سکھا بھرّات ـ ـ	----	ਜੈਸੇ ਰਣ ਮਹਿ ਸਖਾ ਭ੍ਰਾਤ ॥
جَیسے بھُوکھے بھوجن مات ـ ـ	----	ਜੈਸੇ ਭੂਖੇ ਭੋਜਨ ਮਾਤ ॥
جَیسے کِرکھِ برس میگھ ـ ـ	----	ਜੈਸੇ ਕਿਰਖਹਿ ਬਰਸ ਮੇਘ ॥
جَیسے پالن سرنِ سینْگھ ـ ـ2ـ ـ	----	ਜੈਸੇ ਪਾਲਨ ਸਰਨਿ ਸੇਂਘ ॥੨॥
گرُڑ مُکھِ نہی سرپ ترّاس ـ ـ	----	ਗਰੁੜ ਮੁਖਿ ਨਹੀ ਸਰਪ ਤ੍ਰਾਸ ॥
سُویا پِنّجرِ نہی کھاءِ بِلاسُ ـ ـ	----	ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥
جَیسو آڈو ہِردے ماہِ ـ ـ	----	ਜੈਸੋ ਆਡੋ ਹਿਰਦੇ ਮਾਹਿ ॥
جَیسو دانو چکی دراہِ ـ ـ3ـ ـ	----	ਜੈਸੋ ਦਾਨੋ ਚਕੀ ਦਰਾਹਿ ॥੩॥
بہُتُ اوپما تھور کہی ـ ـ	----	ਬਹੁਤੁ ਓਪਮਾ ਥੋਰ ਕਹੀ ॥
ہرِ اگم اگم اگادھِ تُہی ـ ـ	----	ਹਰਿ ਅਗਮ ਅਗਮ ਅਗਾਧਿ ਤੁਹੀ ॥
اُوچ مُوچَو بہُ اپار ـ ـ	----	ਊਚ ਮੂਚੌ ਬਹੁ ਅਪਾਰ ॥
سِمرت نانک ترے سار ـ ـ4ـ ـ3ـ ـ	----	ਸਿਮਰਤ ਨਾਨਕ ਤਰੇ ਸਾਰ ॥੪॥੩॥
مالی گئُڑا مہلا[1] 5 ـ ـ | [1]محلا ـ	----	ਮਾਲੀ ਗਉੜਾ ਮਹਲਾ ੫ ॥
اِہی ہمارےَ سپھل کاج ـ ـ	----	ਇਹੀ ਹਮਾਰੈ ਸਫਲ ਕਾਜ ॥
اپُنے داس کءُ لیہُ نِواجِ ـ ـ1ـ ـ رہاءُ ـ ـ	----	ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥
چرن سنّتہ ماتھ مور ـ ـ	----	ਚਰਨ ਸੰਤਹ ਮਾਥ ਮੋਰ ॥
نَینِ درسُ پیکھءُ نِسِ بھور ـ ـ	----	ਨੈਨਿ ਦਰਸੁ ਪੇਖਉ ਨਿਸਿ ਭੋਰ ॥

ہست ہمرے سنّت ٹھل --	----	ਹਸਤ ਹਮਰੇ ਸੰਤ ਟਹਲ ॥
پرّان منُ دھنُ سنّت بہل --1--	----	ਪ੍ਰਾਨ ਮਨੁ ਧਨੁ ਸੰਤ ਬਹਲ ॥੧॥
سنتسنّگِ میرے من کی پرّیتِ --	----	ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥
سنّت گُن بسہِ میرےَ چِیتِ --	----	ਸੰਤ ਗੁਨ ਬਸਹਿ ਮੇਰੈ ਚੀਤਿ ॥
سنّت آگیا منہِ میٹھ --	----	ਸੰਤ ਆਗਿਆ ਮਨਹਿ ਮੀਠ ॥
میرا کملُ بگسےَ سنّت ڈِیٹھ --2--	----	ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥
سنتسنّگِ میرا ہوءِ نِواسُ --	----	ਸੰਤਸੰਗਿ ਮੇਰਾ ਹੋਇ ਨਿਵਾਸੁ ॥
سنّتن کی موہِ بہُتُ پِیاس --	----	ਸੰਤਨ ਕੀ ਮੋਹਿ ਬਹੁਤੁ ਪਿਆਸ ॥
سنّت بچن میرے منہِ منّت --	----	ਸੰਤ ਬਚਨ ਮੇਰੇ ਮਨਹਿ ਮੰਤ ॥
سنّت پرّسادِ میرے بکھےَ ہنّت --3--	----	ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥
مُکتِ جُگتِ ایہا نِدھان --	----	ਮੁਕਤਿ ਜੁਗਤਿ ਏਹਾ ਨਿਧਾਨ ॥
پرّبھ دئِیال موہِ دیوہُ دان --	----	ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥
نانک کءُ پرّبھ دئِیا دھارِ --	----	ਨਾਨਕ ਕਉ ਪ੍ਰਭ ਦਇਆ ਧਾਰਿ ॥
چرن سنّتن کے میرے رِدے مجھارِ --4--4--	----	ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥
مالی گئُڑا مہلا[1] 5 -- | 1محلا-	----	ਮਾਲੀ ਗਉੜਾ ਮਹਲਾ ੫ ॥
سبھ کےَ سنّگی ناہی دُورِ --	----	ਸਭ ਕੈ ਸੰਗੀ ਨਾਹੀ ਦੂਰਿ ॥

کرن کراون ہاجرا[1] ہجُورِ[2] ــ۔1ــ۔ رہاءُ ــ۔ [1]حاضرا۔ [2]حضُورِ۔	----	ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥
سُنت جِیئو جاسُ نامُ ــ۔	----	ਸੁਨਤ ਜੀਓ ਜਾਸੁ ਨਾਮੁ ॥
دُکھ بنسے سُکھ کیئو بِسّرامُ ــ۔	----	ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥
سگل نِدھِ ہرِ ہرِ ہرے ــ۔	----	ਸਗਲ ਨਿਧਿ ਹਰਿ ਹਰਿ ਹਰੇ ॥
مُنِ جن تا کی سیو کرے ــ۔1ــ۔	----	ਮੁਨਿ ਜਨ ਤਾ ਕੀ ਸੇਵ ਕਰੇ ॥੧॥
جا کےَ گھرِ سگلے سماہِ ــ۔	----	ਜਾ ਕੈ ਘਰਿ ਸਗਲੇ ਸਮਾਹਿ ॥
جِس تے بِرتھا کوءِ ناہِ ــ۔	----	ਜਿਸ ਤੇ ਬਿਰਥਾ ਕੋਇ ਨਾਹਿ ॥
جیء جنّتّر کرے پّرِتپال ــ۔	----	ਜੀਅ ਜੰਤ੍ਰ ਕਰੇ ਪ੍ਰਤਿਪਾਲ ॥
سدا سدا سیوہُ کِرپال ــ۔2ــ۔	----	ਸਦਾ ਸਦਾ ਸੇਵਹੁ ਕਿਰਪਾਲ ॥੨॥
سدا دھرمُ جا کےَ دِیباݨِ ــ۔	----	ਸਦਾ ਧਰਮੁ ਜਾ ਕੈ ਦੀਬਾਣਿ ॥
بیمُہتاج[1] نہی کِچھُ کاݨِ ــ۔ | [1]بیمُحتاج۔	----	ਬੇਮੁਹਤਾਜ ਨਹੀ ਕਿਛੁ ਕਾਣਿ ॥
سبھ کِچھُ کرنا آپن آپِ ــ۔	----	ਸਭ ਕਿਛੁ ਕਰਨਾ ਆਪਨ ਆਪਿ ॥
رے من میرے تُو تا کءُ جاپِ ــ۔3ــ۔	----	ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥
سادھسنّگتِ کءُ ہءُ بلِہار ــ۔	----	ਸਾਧਸੰਗਤਿ ਕਉ ਹਉ ਬਲਿਹਾਰ ॥
جاسُ مِلِ ہووےَ اُدھارُ ــ۔	----	ਜਾਸੁ ਮਿਲਿ ਹੋਵੈ ਉਧਾਰੁ ॥
نام سنّگِ من تنہِ رات ــ۔	----	ਨਾਮ ਸੰਗਿ ਮਨ ਤਨਹਿ ਰਾਤ ॥
نانک کءُ پّربھِ کری داتِ ــ۔4ــ۔5ــ۔	----	ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥
مالی گئُڑا مہلا[1] 5 دُپدے | [1]محلا۔	----	ਮਾਲੀ ਗਉੜਾ ਮਹਲਾ ੫ ਦੁਪਦੇ

ੴ سّتگُر پرسادِ --	----	ੴ ਸਤਿਗੁਰ ਪ੍ਰਸਾਦਿ ॥
ہرِ سمرتھ کی سرنا --	----	ਹਰਿ ਸਮਰਥ ਕੀ ਸਰਨਾ ॥
جی ءُ پِنّڈُ دھنُ راسِ میری پّربھ ایک کارن کرنا --1-- رہاءُ --	----	ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
سِمرِ سِمرِ سدا سُکھُ پائیۓ جِیوݨے کا مُولُ --	----	ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥
روِ رہِیا سربت ٹھائی سُوکھمو استھُول --1--	----	ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥
آل جال بِکار تجِ سبھِ ہرِ گُنا نِت گاءُ --	----	ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤ ਗਾਉ ॥
کر جوڑِ نانکُ دانُ مانّگے دیہُ اپنا ناءُ --2--1--6--	Page# [988]	ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥
مالی گئُڑا مہلا[1] 5 -- | محلا[1]-	----	ਮਾਲੀ ਗਉੜਾ ਮਹਲਾ ੫ ॥
پّربھ سمرتھ دیو اپار --	----	ਪ੍ਰਭ ਸਮਰਥ ਦੇਵ ਅਪਾਰ ॥
کئُنُ جانےَ چلِت تیرے کِچھُ انّتُ ناہی پار --1-- رہاءُ --	----	ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥
اِک کھِنہِ تھاپِ اُتھاپدا گھڑِ بھنّنِ کرنَیہارُ --	----	ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

جیت کِین اُپارجنا
پّربھُ دانُ دےءِ داتار --1--

ਜੇਤ ਕੀਨ ਉਪਾਰਜਨਾ
ਪ੍ਰਭੁ ਦਾਨੁ ਦੇਇ ਦਾਤਾਰ ॥੧॥

ہرِ سرنِ آئِئو داسُ تیرا
پّربھ اُوچ الگم مُرار --

ਹਰਿ ਸਰਨਿ ਆਇਓ ਦਾਸੁ ਤੇਰਾ
ਪ੍ਰਭ ਊਚ ਅਗਮ ਮੁਰਾਰ ॥

کڈھِ لیہُ بھئُجل بِکھم تے
جنُ نانکُ سد بلِہار --2--2--7--

ਕਢਿ ਲੇਹੁ ਭਉਜਲ ਬਿਖਮ ਤੇ
ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

مالی گئُڑا مہلا[1] 5 -- | محلا[1]-

ਮਾਲੀ ਗਉੜਾ ਮਹਲਾ ੫ ॥

منِ تنِ بسِ رہے گوپال --

ਮਨਿ ਤਨਿ ਬਸਿ ਰਹੇ ਗੋਪਾਲ ॥

دِین بانْدھو بھگتِ وچھل
سدا سدا کرِّپال --1-- رہاءُ --

ਦੀਨ ਬਾਂਧਵ ਭਗਤਿ ਵਛਲ
ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

آدِ انّتے مدھِ تُوہے
پّربھ بِنا ناہی کوءِ --

ਆਦਿ ਅੰਤੇ ਮਧਿ ਤੂਹੈ
ਪ੍ਰਭ ਬਿਨਾ ਨਾਹੀ ਕੋਇ ॥

پُورِ رہِیا سگل منّڈل
ایکُ سُیامی سوءِ --1--

ਪੂਰਿ ਰਹਿਆ ਸਗਲ ਮੰਡਲ
ਏਕੁ ਸੁਆਮੀ ਸੋਇ ॥੧॥

کرنِ ہرِ جسُ نیتّر درسنُ
رسنِ ہرِ گُن گاءُ --

ਕਰਨਿ ਹਰਿ ਜਸੁ ਨੇਤ੍ਰ ਦਰਸਨੁ
ਰਸਨਿ ਹਰਿ ਗੁਨ ਗਾਉ ॥

بلِہارِ جاۓ سدا نانکُ
دیہُ اپْنا ناءُ
--14--6--8--3--2--

ਬਲਿਹਾਰਿ ਜਾਏ ਸਦਾ ਨਾਨਕੁ
ਦੇਹੁ ਅਪਣਾ ਨਾਉ ॥੨॥੩॥੮॥੬॥੧੪॥

مالی گئُڑا بانٖی بھگت نامدیو جی کی	----	ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
دھنِ دھنّنِ اوء رام بینُ باجےَ --	----	ਧਨਿ ਧੰਨਿ ਓ ਰਾਮ ਬੇਨੁ ਬਾਜੈ ॥
مدھُر مدھُر دھُنِ انہت گاجےَ --1-- رہاءُ --	----	ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
دھنِ دھنِ میگھا روماولی --	----	ਧਨਿ ਧਨਿ ਮੇਘਾ ਰੋਮਾਵਲੀ ॥
دھنِ دھنِ کرِّسن اوڈھےَ کانْبلی --1--	----	ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
دھنِ دھنِ توُ ماتا دیوکی --	----	ਧਨਿ ਧਨਿ ਤੂ ਮਾਤਾ ਦੇਵਕੀ ॥
جِہ گرِّہ رمئیِیا کولاپتی --2--	----	ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
دھنِ دھنِ بن کھنّڈ بِنّدّرابنا --	----	ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
جہ کھیلےَ سّری نارائِنا --3--	----	ਜਹ ਖੇਲੈ ਸ੍ਰੀ ਨਾਰਾਇਨਾ ॥੩॥
بینُ بجاوےَ گودھنُ چرےَ --	----	ਬੇਨੁ ਬਜਾਵੈ ਗੋਧਨੁ ਚਰੈ ॥
نامے کے سُیامی آند کرےَ --4--1--	----	ਨਾਮੇ ਕੇ ਸੁਆਮੀ ਆਨਦ ਕਰੈ ॥੪॥੧॥
میرو باپُ مادھءُ توُ دھنُ کیسَو سانْولیِئو بیِٹھُلاءِ --1-- رہاءُ --	----	ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥
کر دھرے چکّر بیَکُنّٹھ تے آئے گج ہستی کے پرّان اُدھارِئلے --	----	ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
دُہساسن کی سبھا درّوپتی انّبر لیت اُبارِئلے --1--	----	ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥

گوتم نارِ اہلیا تاری پاون کیتک تارِئلے --	----	ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
اَیسا ادھمُ اجاتِ[1] نامدےءُ تءُ سرناگتِ آئیلے --2--2-- |	----	ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥
[1]ازاتِ-		
سبھےَ گھٹ رامُ بولےَ راما بولےَ --	----	ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
رام بِنا کو بولےَ رے --1-- رہاءُ --	----	ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
ایکل ماٹی کُنّجر چیِٹی بھاجن ہیَں بہُ نانا رے --	----	ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
استھاور جنّگم کِیٹ پتنّگم گھٹِ گھٹِ رامُ سمانا رے --1--	----	ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
ایکل چِنّتا راکھُ اننّتا اَءُر تجہُ سبھ آسا رے --	----	ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
پرݨوَے ناما بھئے نِہکاما کو ٹھاکُرُ کو داسا رے --2--3--	----	ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥
راگُ مارُو مہلا[1] 1 گھرُ 1 چئُپدے | [1]محلا-	----	ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
ੴ سِتنامُ کرتا پُرکھُ نِربھءُ نِرویَرُ اکال مُورتِ اجُونی سَیبھنّ گُرپ٘رسادِ --	Page# [989]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
سلوکُ --	----	ਸਲੋਕੁ ॥

ساجن تیرے چرن کی ہوءِ رہا سد دھوُرِ --	----	ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
نانکؕ سرنِ تُہارِییا پیکھءُ سدا ہجُورِ[1] --1-- | [1]حضُورِ-	----	ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
سبد --	----	ਸਬਦ ॥
پِچھہُ راتی سدڑا[1] نامُ کھسم[2] کا لیہِ -- | [1]صدڑا- [2]خصم-	----	ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
کھیمے[1] چھتّر سرائچے دِسنِ رتھ پِیڑے -- | [1]خیمے-	----	ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
جِنی تیرا نامُ دھِیائِیا تِن کءُ سدِ ملے --1--	----	ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
بابا مےَ کرمہِیݨ کوُڑِیار --	----	ਬਾਬਾ ਮੈ ਕਰਮਹੀਣ ਕੂੜਿਆਰ ॥
نامُ ن پائِیا تیرا انّدھا بھرمِ بھوُلا منُ میرا --1-- رہاءُ --	----	ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
ساد کیتے دُکھ پرپھُڑے پوُربِ لکھے ماءِ --	----	ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
سُکھ تھوڑے دُکھ اگلے دُوکھے دُوکھِ وِہاءِ --2--	----	ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥

وِچھُڑیا کا کیا وِیچھُڑے مِلیا کا کیا میلُ ـ ـ	----	ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
ساہِب[1] سو سالاہیئے[2] جِن کرِ دیکھیا کھیلُ ـ ـ3ـ ـ | صاحِب-[1] سالاحیئے-[2]	----	ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
سنّجوگی میلاوڑا اِن تنِ کیتے بھوگ ـ ـ	----	ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥
وِجوگی مِل وِچھُڑے نانک بھی سنّجوگ ـ ـ4ـ ـ1ـ ـ	----	ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
مارُو مہلا[1] 1 ـ ـ | محلا-[1]	----	ਮਾਰੂ ਮਹਲਾ ੧ ॥
مِل مات پِتا پِنّڈُ کمائیا ـ ـ	----	ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥
تِن کرتےَ لیکھُ لِکھائیا ـ ـ	----	ਤਿਨਿ ਕਰਤੈ ਲੇਖੁ ਲਿਖਾਇਆ ॥
لِکھُ دات جوتِ وڈِیائی ـ ـ	----	ਲਿਖੁ ਦਾਤਿ ਜੋਤਿ ਵਡਿਆਈ ॥
مِل مائیا سُرتِ گوائی ـ ـ1ـ ـ	----	ਮਿਲਿ ਮਾਇਆ ਸੁਰਤਿ ਗਵਾਈ ॥੧॥
مُورکھ من کاہے کرسہِ ماݨا ـ ـ	----	ਮੂਰਖ ਮਨ ਕਾਹੇ ਕਰਸਹਿ ਮਾਣਾ ॥
اُٹھِ چلݨا کھسمےَ[1] بھاݨا ـ ـ1ـ ـ رہاء ـ ـ | خصمے-[1]	----	ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥
تج ساد سہج سُکھُ ہوئی ـ ـ	----	ਤਜਿ ਸਾਦ ਸਹਜ ਸੁਖੁ ਹੋਈ ॥
گھر چھڈݨے رہےَ ن کوئی ـ ـ	----	ਘਰ ਛਡਣੇ ਰਹੈ ਨ ਕੋਈ ॥
کِچھُ کھاجےَ کِچھُ دھرِ جائیئے ـ ـ	----	ਕਿਛੁ ਖਾਜੈ ਕਿਛੁ ਧਰਿ ਜਾਈਐ ॥

جے باہُڑِ دُنیا آئیۓ --2--	----	ਜੇ ਬਾਹੁੜਿ ਦੁਨੀਆ ਆਈਐ ॥੨॥
سجُ کائِیا پٹُ ہڈھائے --	----	ਸਜੁ ਕਾਇਆ ਪਟੁ ਹਢਾਏ ॥
پھُرمائِس[1] بہُتُ چلائے -- | [1]فُرمائِس-	----	ਫੁਰਮਾਇਸਿ ਬਹੁਤੁ ਚਲਾਏ ॥
کرِ سیج سُکھالی سووَے --	----	ਕਰਿ ਸੇਜ ਸੁਖਾਲੀ ਸੋਵੈ ॥
ہتھی پئُدی کاہے رووَے --3--	----	ਹਥੀ ਪਉਦੀ ਕਾਹੇ ਰੋਵੈ ॥੩॥
گھر گھُنّمنڑوانٹی بھائی --	----	ਘਰ ਘੁੰਮਣਵਾਣੀ ਭਾਈ ॥
پاپ پتھر ترنڑُ ن جائی --	----	ਪਾਪ ਪਥਰ ਤਰਣੁ ਨ ਜਾਈ ॥
بھءُ بیڑا جیءُ چڑھائُو --	Page# [990]	ਭਉ ਬੇੜਾ ਜੀਉ ਚੜਾਉ ॥
کہُ نانک دیوَے کاہُو --4--2--	----	ਕਹੁ ਨਾਨਕ ਦੇਵੈ ਕਾਹੂ ॥੪॥੨॥
مارُو مہلا[1] 1 گھرُ 1 -- | [1]محلا-	----	ਮਾਰੂ ਮਹਲਾ ੧ ਘਰੁ ੧ ॥
کرنڑی کاگدُ منُ مسوانٹی بُرا بھلا دُءِ لیکھ پئے --	----	ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
جِءُ جِءُ کِرتُ چلائے تِءُ چلیۓ تءُ گُنڑ ناہی انّتُ ہرے --1--	----	ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
چِت چیتسِ کی نہی باوریا --	----	ਚਿਤ ਚੇਤਸਿ ਕੀ ਨਹੀ ਬਾਵਰਿਆ ॥
ہرِ بِسرت تیرے گُنڑ گلِیا --1-- رہاءُ --	----	ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
جالی رَینِ جالُ دِنُ ہُویا جیتی گھڑی پھاہی تیتی --	----	ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥

رِس رِس چوگ چُگہِ نِت پھاسہِ چھُوٹِس مُوڑے کون گُنٹی --2--	----	ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥
کائِیا آرنُٹ منُ وِچ لوہا پنّچ اگنِ تِتُ لاگِ رہی --	----	ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥
کوئلے پاپ پڑے تِسُ اُوپرِ منُ جلِیا سنّہی چِنّت بھئی --3--	----	ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ ॥੩॥
بھِئیا منُورُ کنّچنُ پھِرِ ہووَے جے گُرُ ملےَ تِنیہا --	----	ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥
ایکُ نامُ انّمرِتُ اوہُ دیوَے تءُ نانکُ ترِسٹِس دیہا --4--3--	----	ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
بِمل مجھارِ بسسِ نِرمل جل پدمنِ جاول رے --	----	ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥
پدمنِ جاول جل رس سنّگتِ سنّگِ دوکھ نہی رے --1--	----	ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥
دادر تُو کبہِ ن جانسِ رے --	----	ਦਾਦਰ ਤੂ ਕਬਹਿ ਨ ਜਾਨਸਿ ਰੇ ॥
بھکھسِ سِبالُ بسسِ نِرمل جل انّمرِتُ ن لکھسِ رے --1-- رہاءُ --	----	ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥

بسُ جل نِت ن وست الیئل میر چچا گُن رے --	----	ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥
چنّد کُمُدنی دُورہُ نِوسِس انبھءُ کارنِ رے --2--	----	ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥
انمّرت کھنڈُ دُودھِ مدھُ سنّچِس تُو بن چاتُر رے --	----	ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥
اپنا آپُ تُو کبہُ ن چھوڈِس پِسن پرِیتِ جِءُ رے --3--	----	ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥
پنّڈِت سنّگِ وسہِ جن مُورکھ آگم ساس سُنے --	----	ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥
اپنا آپُ تُو کبہُ ن چھوڈِس سُیان پُوچھِ جِءُ رے --4--	----	ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥
اِکِ پاکھنّڈی نامِ ن راچہِ اِک ہرِ ہرِ چرݨی رے --	----	ਇਕਿ ਪਾਖੰਡੀ ਨਾਮਿ ਨ ਰਾਚਹਿ ਇਕ ਹਰਿ ਹਰਿ ਚਰਣੀ ਰੇ ॥
پُوربِ لِکھِیا پاوسِ نانک رسنا نامُ جپِ رے --5--4--	----	ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥
مارُو مہلا 1 -- | محلا1	----	ਮਾਰੂ ਮਹਲਾ ੧ ॥
سلوکُ --	----	ਸਲੋਕੁ ॥

پتِت پُنیت اسنّکھ ہوہِ ہرِ چرنی منُ لاگ ۔۔	----	ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥
اٹھسٹھِ تِیرتھ نامُ پرّبھ نانکؑ جِسُ مستکِ بھاگ ۔۔1۔۔	----	ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥
سبدُ ۔۔	----	ਸਬਦੁ ॥
سکھی سہیلی گربِ گہیلی ۔۔	----	ਸਖੀ ਸਹੇਲੀ ਗਰਬਿ ਗਹੇਲੀ ॥
سُݨِ سہ کی اِک بات سُہیلی ۔۔1۔۔	----	ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥
جو مے بیدن سا کِسُ آکھا مائی ۔۔	----	ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥
ہرِ بِنُ جیءُ ن رہے کیسے راکھا مائی ۔۔1۔۔ رہاءُ ۔۔	----	ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥
ہءُ دوہاگݨِ کھری رنّجاݨی ۔۔	----	ਹਉ ਦੋਹਾਗਣਿ ਖਰੀ ਰੰਞਾਣੀ ॥
گِئیا سُ جوبنُ دھن پچھُتاݨی ۔۔2۔۔	----	ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥
تُوٗ دانا ساہِبُ[1] سِرِ میرا ۔۔ | [1]صاحِبُ۔	----	ਤੂ ਦਾਨਾ ਸਾਹਿਬੁ ਸਿਰਿ ਮੇਰਾ ॥
کھِجمتِ[1] کری جنُ بنّدا تیرا ۔۔3۔۔ | [1]خِجمتِ۔	----	ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥
بھݨتِ نانکُ انّدیسا ایہی ۔۔	----	ਭਣਤਿ ਨਾਨਕੁ ਅੰਦੇਸਾ ਏਹੀ ॥
بِنُ درسن کیسے روءُ سنیہی ۔۔4۔۔5۔۔	----	ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥
مارُو مہلا[1] 1 ۔۔ | [1]محلا۔	----	ਮਾਰੂ ਮਹਲਾ ੧ ॥

مُل کھرِیدی[1] لالا گولا میرا ناءُ سبھاگا -- | [1]خرِیدی-	Page# [991]	ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
گُر کی بچنی ہاٹِ بِکانا جِتُ لائِیا تِتُ لاگا --1--	----	ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
تیرے لالے کِیا چتُرائی --	----	ਤੇਰੇ ਲਾਲੇ ਕਿਆ ਚਤੁਰਾਈ ॥
ساہِب[1] کا ہُکمُ[2] ن کرنٹا جائی --1-- رہاءُ -- | [1]صاحِب- [2]حُکمُ-	----	ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ما لالی پِءُ لالا میرا ہءُ لالے کا جائِیا --	----	ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥
لالی ناچےَ لالا گاوےَ بھگتِ کرءُ تیری رائِیا --2--	----	ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥
پِیئہِ ت پانٹی آنٹی مِیرا کھاہِ ت پِیسنٹ جاءُ --	----	ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥
پکھا پھیری پیَر ملووا جپت رہا تیرا ناءُ --3--	----	ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥
لُونٹ ہرامی[1] نانکُ لالا بکھسِہِ[2] تُدھُ وڈِیائی -- | [1]حرامی- [2]بخشِہِ-	----	ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥
آدِ جُگادِ دئِیاپتِ داتا تُدھُ وِنُٹ مُکتِ ن پائی --4--6--	----	ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥

مارُو مہلا[1] 1 ــ ــ | [1]محلا۔	----	ਮਾਰੂ ਮਹਲਾ ੧ ॥
کوئی آکھےَ بھُوتنا کو کہےَ بیتالا ــ ــ	----	ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
کوئی آکھےَ آدمی نانکُ ویچارا ــ ــ1ــ ــ	----	ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
بھِئیا دِوانا ساہ کا نانکُ بئُرانا ــ ــ	----	ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ہءُ ہرِ بِنُ اورُ ن جانا ــ ــ1ــ ــ رہاءُ ــ ــ	----	ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
تءُ دیوانا جاݨیئےَ جا بھےَ دیوانا ہوءِ ــ ــ	----	ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ایکی ساہِب[1] باہرا دُوجا اورُ ن جاݨےَ کوءِ ــ ــ2ــ ــ | [1]صاحِب۔	----	ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
تءُ دیوانا جاݨیئےَ جا ایکا کار کماءِ ــ ــ	----	ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ہُکمُ[1] پچھاݨےَ کھسم[2] کا دُوجی اور سِیاݨپ کاءِ ــ ــ3ــ ــ | [1]حُکم۔ [2]خصم۔	----	ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

تءُ دیوانا جاݨئےَ جا ساہِب[1] دھرے پِیارُ ـ ـ | [1]صاحِب ـ	----	ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
منّدا جاݨےَ آپ کءُ اورُ بھلا سنّسارُ ـ ـ4ـ ـ7ـ ـ	----	ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
مارُو مہلا[1] 1 ـ ـ | [1]محلا ـ	----	ਮਾਰੂ ਮਹਲਾ ੧ ॥
اِہُ دھنُ سرب رہِیا بھرپُورِ ـ ـ	----	ਇਹੁ ਧਨੁ ਸਰਬ ਰਹਿਆ ਭਰਪੂਰਿ ॥
منمُکھ پھِرہِ سِ جاݨہِ دُورِ ـ ـ1ـ ـ	----	ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥
سو دھنُ وکھرُ نامُ رِدےَ ہمارےَ ـ ـ	----	ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥
جِسُ تُو دیہِ تِسےَ نِستارےَ ـ ـ1ـ ـ رہاءُ ـ ـ	----	ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥
ن اِہُ دھنُ جلےَ ن تسکرُ لےَ جاءِ ـ ـ	----	ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥
ن اِہُ دھنُ ڈُوبےَ ن اِسُ دھن کءُ ملےَ سجاءِ[1] ـ ـ2ـ ـ | [1]سزاءِ ـ	----	ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
اِسُ دھن کی دیکھہُ وڈِیائی ـ ـ	----	ਇਸੁ ਧਨ ਕੀ ਦੇਖਹੁ ਵਡਿਆਈ ॥
سہجے ماتے اندِنُ جائی ـ ـ3ـ ـ	----	ਸਹਜੇ ਮਾਤੇ ਅਨਦਿਨੁ ਜਾਈ ॥੩॥
اِک بات انُوپ سُنہُ نر بھائی ـ ـ	----	ਇਕ ਬਾਤ ਅਨੂਪ ਸੁਨਹੁ ਨਰ ਭਾਈ ॥
اِسُ دھن بِنُ کہہُ کنےَ پرم گتِ پائی ـ ـ4ـ ـ	----	ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥

بھنّتِ نانکُ اکتھ کی کتھا سُنٹاۓ ـ ـ	----	ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥
ستِگُرُ ملےَ ت اِہُ دھنُ پاۓ ـ ـ5ـ ـ8ـ ـ	----	ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥
مارُو مہلا[1] 1 ـ ـ | [1]محلا ـ	----	ਮਾਰੂ ਮਹਲਾ ੧ ॥
سُور سرُ سوسِ لےَ سوم سرُ پوکھِ لےَ جُگتِ کرِ مرتُ سُ سنبنّدھُ کیِجےَ ـ ـ	----	ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥
مِین کی چپل سِءُ جُگتِ منُ راکھیِۓَ اُڈےَ نہ ہنّسُ نہ کنّدھُ چھیِجےَ ـ ـ1ـ ـ	----	ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥
مُوڑے کائِچے بھرمِ بھُلا ـ ـ	----	ਮੂੜੇ ਕਾਇਚੇ ਭਰਮਿ ਭੁਲਾ ॥
نہ چِینِیا پرماننّدُ بیَراگی ـ ـ1ـ ـ رہاءُ ـ ـ	----	ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥
اجر گہُ جارِ لےَ امر گہُ مارِ لےَ بھ٘راتِ تجِ چھوڈِ تءُ اپِءُ پیِجےَ ـ ـ	----	ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥
مِین کی چپل سِءُ جُگتِ منُ راکھیِۓَ اُڈےَ نہ ہنّسُ نہ کنّدھُ چھیِجےَ ـ ـ2ـ ـ	----	ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥
بھنّتِ نانکُ جنو روےَ جے ہرِ منو من پون سِءُ انّم٘رِتُ پیِجےَ ـ ـ	----	ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥
مِین کی چپل سِءُ جُگتِ منُ راکھیِۓَ اُڈےَ نہ ہنّسُ نہ کنّدھُ چھیِجےَ ـ ـ3ـ ـ9ـ ـ	Page# [992]	ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥

مارُو مہلا[1] 1 ۔۔ | [1]محلا۔	----	ਮਾਰੂ ਮਹਲਾ ੧ ॥
مائِیا مُئی ن منُ مُیا سرُ لہری مے مٹُ ۔۔	----	ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥
بوہِتھُ جل سِرِ ترِ ٹکے ساچا وکھرُ جِتُ ۔۔	----	ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥
مانٹکُ من مہِ منُ مارسی سچِ ن لاگے کتُ ۔۔	----	ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
راجا تکھتِ[1] ٹکے گُنٹی بھے پنّچائِنڑ رتُ ۔۔1۔۔ | [1]تخت۔	----	ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥
بابا ساچا ساہِبُ[1] دُورِ ن دیکھُ ۔۔ | [1]صاحِب۔	----	ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥
سرب جوتِ جگجِیونا سِرِ سِرِ ساچا لیکھُ ۔۔1۔۔ رہاءُ ۔۔	----	ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
برّہما بِسنُ رِکھی مُنی سنّکرُ اِنّدُ تپے بھیکھاری ۔۔	----	ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
مانے ہُکمُ[1] سوہے درِ ساچے آکی[2] مرہِ اپھاری ۔۔ | [1]حُکم۔ [2]آ◌ق۔	----	ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥
جنّگم جودھ جتی سنّنِیاسی گُرِ پُورے وِیچاری ۔۔	----	ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥

بِنُ سیوا پھلُ کبہُ ن پاوسِ	----	ਬਿਨੁ ਸੇਵਾ ਫਲੁ ਕਬਹੁ ਨ ਪਾਵਸਿ
سیوا کرنٹی ساری ــ2ــ		ਸੇਵਾ ਕਰਣੀ ਸਾਰੀ ॥੨॥
نِدھنِیا دھنُ نِگرِیا گرُ	----	ਨਿਧਨਿਆ ਧਨੁ ਨਿਗੁਰਿਆ ਗੁਰੁ
نِنّماݨِیا تُو ماݨُ ــ		ਨਿੰਮਾਣਿਆ ਤੂ ਮਾਣੁ ॥
انّدھلےَ ماݨکُ گرُ پکڑِیا	----	ਅੰਧੁਲੈ ਮਾਣਕੁ ਗੁਰੁ ਪਕੜਿਆ
نِتاݨِیا تُو تاݨُ ــ		ਨਿਤਾਣਿਆ ਤੂ ਤਾਣੁ ॥
ہوم جپا نہی جاݨِیا	----	ਹੋਮ ਜਪਾ ਨਹੀ ਜਾਣਿਆ
گُرمتی ساچُ پچھاݨُ ــ		ਗੁਰਮਤੀ ਸਾਚੁ ਪਛਾਣੁ ॥
نام بِنا ناہی درِ ڈھوئی	----	ਨਾਮ ਬਿਨਾ ਨਾਹੀ ਦਰਿ ਢੋਈ
جھُوٹھا آوݨُ جاݨُ ــ3ــ		ਝੂਠਾ ਆਵਣ ਜਾਣੁ ॥੩॥
ساچا نامُ سلاہیئےَ[1]	----	ਸਾਚਾ ਨਾਮੁ ਸਲਾਹੀਐ
ساچے تے ترِّپتِ ہوءِ ــ | [1]سلاحیئے۔		ਸਾਚੇ ਤੇ ਤ੍ਰਿਪਤਿ ਹੋਇ ॥
گِیان رتنِ منُ ماجیئےَ	----	ਗਿਆਨ ਰਤਨਿ ਮਨੁ ਮਾਜੀਐ
بہُڑِ ن مَیلا ہوءِ ــ		ਬਹੁੜਿ ਨ ਮੈਲਾ ਹੋਇ ॥
جب لگُ ساہِبُ[1] منِ وسےَ	----	ਜਬ ਲਗੁ ਸਾਹਿਬੁ ਮਨਿ ਵਸੈ
تب لگُ بِگھنُ ن ہوءِ ــ | [1]صاحِبُ۔		ਤਬ ਲਗੁ ਬਿਘਨੁ ਨ ਹੋਇ ॥
نانکُ سِرُ دے چھُٹیئےَ	----	ਨਾਨਕ ਸਿਰੁ ਦੇ ਛੁਟੀਐ
منِ تنِ ساچا سوءِ ــ4ــ10ــ		ਮਨਿ ਤਨਿ ਸਾਚਾ ਸੋਇ ॥੪॥੧੦॥
مارُو مہلا[1] 1 ــ | [1]محلا۔	----	ਮਾਰੂ ਮਹਲਾ ੧ ॥

جوگی جُگتِ نامُ نِرمائِلُ تا کے مَیلُ ن راتی --	----	ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥
پّرِیتم ناتھُ سدا سچُ سنّگے جنم مرݨ گتِ بیتی --1--	----	ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥
گُسائی تیرا کہا نامُ کَیسے جاتی[1] -- | [1]زاتی-	----	ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥
جا تء بھِیترِ مہلِ[1] بُلاوہِ پُوچھءُ بات نِرنّتی --1-- رہاءُ -- | [1]محلِ-	----	ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥
بّرہمݨُ بّرہم گِیان اِسنانی ہرِ گُݨ پُوجے پاتی --	----	ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥
ایکو نامُ ایکُ نارائِݨُ تّرِبھوݨ ایکا جوتی --2--	----	ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥
جِہوا ڈنّڈی اِہُ گھٹُ چھابا تولءُ نامُ اجاچی --	----	ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥
ایکو ہاٹُ ساہُ سبھنا سِرِ وݨجارے اِک بھاتی --3--	----	ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥
دووےَ سِرے سَتِگُرو نِبیڑے سو بُوجھےَ جِسُ ایک لِو لاگی جیئہُ رہےَ نِبھراتی --	----	ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥

سبدُ وساۓ بھرمُ چُکاۓ سدا سیوکُ دِنُ راتی ۔۔4۔۔	----	ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥
اُوپرِ گگنُ گگن پرِ گورکھُ تا کا اگمُ گُرو پُنِ واسی ۔۔	----	ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
گُر بچنی باہرِ گھرِ ایکو نانکُ بھِئیا اُداسی ۔۔5۔۔11۔۔	----	ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
راگُ مارُو مہلا[1] 1 گھرُ 5 | [1]محلا۔	----	ਰਾਗੁ ਮਾਰੂ ਮਹਲਾ ੧ ਘਰੁ ੫
ੴ ستِگر پّرسادِ ۔۔	Page# [993]	ੴ ਸਤਿਗੁਰ ਪ੍ਰਸਾਦਿ ॥
اہِنِس جاگےَ نید ن سووےَ ۔۔	----	ਅਹਿਨਿਸਿ ਜਾਗੈ ਨੀਦ ਨ ਸੋਵੈ ॥
سو جاݨےَ جِسُ ویدن ہووےَ ۔۔	----	ਸੋ ਜਾਣੈ ਜਿਸੁ ਵੇਦਨ ਹੋਵੈ ॥
پّریم کے کان لگے تن بھِیترِ وَیدُ کِ جاݨےَ کاری جیءُ ۔۔1۔۔	----	ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥
جِس نو ساچا سِپھتی[1] لاۓ ۔۔ | [1]صِفتی۔	----	ਜਿਸ ਨੋ ਸਾਚਾ ਸਿਫਤੀ ਲਾਏ ॥
گُرمُکھِ وِرلے کِسےَ بُجھاۓ ۔۔	----	ਗੁਰਮੁਖਿ ਵਿਰਲੇ ਕਿਸੈ ਬੁਝਾਏ ॥
انّمرِت کی سار سوئی جاݨےَ جِ انّمرِت کا واپاری جیءُ ۔۔1۔۔ رہاءُ ۔۔	----	ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥
پِر سیتی دھن پّریمُ رچاۓ ۔۔	----	ਪਿਰ ਸੇਤੀ ਧਨ ਪ੍ਰੇਮੁ ਰਚਾਏ ॥
گُر کےَ سبدِ تتھا چِتُ لاۓ ۔۔	----	ਗੁਰ ਕੈ ਸਬਦਿ ਤਥਾ ਚਿਤੁ ਲਾਏ ॥

سہج سیتی دھن کھری سُہیلی تِرسنا تِکھا نِواری جی ءُ --2--	----	ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥
سہسا توڑے بھرمُ چُکائے --	----	ਸਹਸਾ ਤੋੜੇ ਭਰਮੁ ਚੁਕਾਏ ॥
سہجے سِپھتی[1] دھنکھُ چڑائے -- | [1]صِفتی-	----	ਸਹਜੇ ਸਿਫਤੀ ਧਣਖੁ ਚੜਾਏ ॥
گُر کےَ سبدِ مرےَ منُ مارے سُنّدرِ جوگادھاری جی ءُ --3--	----	ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥
ہئُمےَ جلِیا منہُ وِسارے --	----	ਹਉਮੈ ਜਲਿਆ ਮਨਹੁ ਵਿਸਾਰੇ ॥
جم پُرِ وجہِ کھڑگ کرارے --	----	ਜਮ ਪੁਰਿ ਵਜਹਿ ਖੜਗ ਕਰਾਰੇ ॥
اب کےَ کہِئےَ نامُ ن مِلئی تُو سہُ جِیئڑے بھاری جی ءُ --4--	----	ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥
مائِیا ممتا پوہِ کھیالی[1] -- | [1]خِیالی-	----	ਮਾਇਆ ਮਮਤਾ ਪਵਹਿ ਖਿਆਲੀ ॥
جم پُرِ پھاسہِگا جم جالی --	----	ਜਮ ਪੁਰਿ ਫਾਸਹਿਗਾ ਜਮ ਜਾਲੀ ॥
ہیت کے بنّدھن توڑِ ن ساکہِ تا جمُ کرے کھُیاری[1] جی ءُ --5-- | [1]خُیاری-	----	ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥
نا ہءُ کرتا نا مےَ کِیا --	----	ਨਾ ਹਉ ਕਰਤਾ ਨਾ ਮੈ ਕੀਆ ॥
انّمرِتُ نامُ ستِگُرِ دِییا --	----	ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥
جِسُ تُو دیہِ تِسےَ کِیا چارا نانک سرݨِ تُماری جی ءُ --12--1--6--	----	ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥

مارُو مہلا[1] 3 گھرُ 1 | [1]محلا۔	----	ਮਾਰੂ ਮਹਲਾ ੩ ਘਰੁ ੧
ੴ ستِگر پرّسادِ ۔۔	----	ੴ ਸਤਿਗੁਰ ਪ੍ਰਸਾਦਿ ॥
جہ بَیسالہِ تہ بَیسا سُیامی جہ بھیجہِ تہ جاوا ۔۔	----	ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
سبھ نگری مہِ ایکو راجا سبھے پوِتُ ہہِ تھاوا ۔۔1۔۔	----	ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥
بابا دیہِ وسا سچ گاوا ۔۔	----	ਬਾਬਾ ਦੇਹਿ ਵਸਾ ਸਚ ਗਾਵਾ ॥
جا تے سہجے سہجِ سماوا ۔۔1۔۔ رہاءُ ۔۔	----	ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥
بُرا بھلا کِچھُ آپس تے جانِیا ایئی سگل وِکارا ۔۔	----	ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥
اِہُ پھُرمائِیا[1] کھسم[2] کا ہوِیا ورتےَ اِہُ سنّسارا ۔۔2۔۔ | [1]فُرمائِیا۔ [2]خصم۔	----	ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥
اِنّدری دھاتُ سبل کہِیئت ہےَ اِنّدری کِس تے ہوئی ۔۔	----	ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥
آپے کھیل کرےَ سبھِ کرتا اَیسا بُوجھےَ کوئی ۔۔3۔۔	----	ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥
گُر پرسادی ایک لِو لاگی دُبِدھا تدے بِناسی ۔۔	----	ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥

جو تِس بھاݨا سو ستِ کرِ مانیا کاٹی جم کی پھاسی --4--	----	ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥
بھݨتِ نانکُ لیکھا ماگےَ کونا جا چُوکا منِ ابھِمانا --	----	ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥
تاسُ تاسُ دھرم راءِ جپتُ ہےَ پۓ سچے کی سرنا --5--1--	----	ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
آوݨ جاݨا نا تھیۓَ نِج گھرِ واسا ہوءِ --	----	ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥
سچُ کھجانا[1] بکھسیا[2] آپے جاݨےَ سوءِ --1-- | [1]خزانا- [2]بخشیا-	----	ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥
اے من ہرِ جیءُ چیتِ تُو منہُ تجِ وکار --	----	ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥
گُر کےَ سبدِ دھیاءِ تُو سچِ لگی پیارُ --1-- رہاءُ --	Page# [994]	ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥
اَیتھےَ ناوہُ بھُلیا پھِرِ ہتھُ کِتھاؤُ ن پاءِ --	----	ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥
جونی سبھِ بھوائیئنِ بسٹا ماہِ سماءِ --2--	----	ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥

وڈبھاگی گُرُ پائِیا پُورب لِکھِیا ماءِ --	----	ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥
اندِنُ سچی بھگتِ کرِ سچا لئے مِلاءِ --3--	----	ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥
آپے سّرِسٹِ سبھ ساجِیئنُ آپے ندرِ کرےءِ --	----	ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥
نانک نامِ وڈِیائِیا جےَ بھاوےَ تےَ دےءِ --4--2--	----	ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
پِچھلے گُنہ بکھساءِ[1] جیءُ اب تُو مارگِ پاءِ -- | [1]بخشاءِ-	----	ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥
ہرِ کی چرݨی لاگِ رہا وِچہُ آپُ گواءِ --1--	----	ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
میرے من گُرمُکھِ نامُ ہرِ دھِیاءِ --	----	ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥
سدا ہرِ چرݨی لاگِ رہا اِک منِ اکےَ بھاءِ --1-- رہاءُ --	----	ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥
نا مےَ جاتِ[1] ن پتِ ہےَ نا مےَ تھیہُ ن تھاءُ -- | [1]زاتِ-	----	ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥

سبدِ بھیدِ بھّرمُ کِٹیا گُرِ نامُ دِییا سمجھاءِ --2--	----	ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥
اِہُ منُ لالچ کردا پھِرے لالچِ لاگا جاءِ --	----	ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥
دھنّدھے کُوڑِ وِیاپِیا جم پُرِ چوٹا کھاءِ --3--	----	ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
نانک سبھُ کِچھُ آپے آپِ ہے دُوجا ناہی کوءِ --	----	ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥
بھگتِ کھجانا[1] بکھسِئونُ[2] گُرمُکھا سُکھُ ہوءِ --4--3-- | [1]خزانا- [2]بخشِئونُ-	----	ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
سچِ رتے سے ٹولِ لہُ سے وِرلے سنّسارِ --	----	ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥
تِن مِلِیا مُکھُ اُجلا جپِ نامُ مُرارِ --1--	----	ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
بابا ساچا ساہِبُ[1] رِدے سمالِ -- | [1]صاحِبُ-	----	ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
ستِگُرُ اپنا پُچھِ دیکھُ لیہُ وکھرُ بھالِ --1-- رہاءُ --	----	ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥

اِکُ سچا سبھ سیودی دھُرِ بھاگِ مِلاوا ہوءِ --	----	ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥
گُرمُکھِ ملے سے ن وِچھُڑِہ پاوہِ سچُ سوءِ --2--	----	ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥
اِکِ بھگتی سار ن جانٹنی منمُکھ بھرمِ بھُلاءِ --	----	ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥
اونا وِچِ آپِ ورتدا کرٹا کِچھُو ن جاءِ --3--	----	ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥
جِسُ نالِ جورُ[1] ن چلئی کھلے کیچے اَرداسِ[2] -- | [1]زورُ- [2]عرداسِ-	----	ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥
نانک گُرمُکھِ نامُ منِ وسےَ تا سُنٹِ کرے ساباسِ --4--4--	----	ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
مارُو تے سِیتلُ کرے منُورہُ کنّچنُ ہوءِ --	----	ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥
سو ساچا سالاہیئےَ[1] تِسُ جیوڈُ اورُ ن کوءِ --1-- | [1]سالاحیئے-	----	ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥
میرے من اندِنُ دھِیاءِ ہرِ ناءُ --	----	ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥

ستگُر کے بچنِ ارادھِ تُو اندِنُ گُن گاءُ --1-- رہاءُ --	----	ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥
گُرمُکھِ ایکو جاݨیئے جا ستگُرُ دےءِ بُجھاءِ --	----	ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥
سو ستگُرُ سالاہیئے[1] جِدُو ایہ سوجھی پاءِ --2-- | [1]سالاحیئے-	----	ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥
ستگُرُ چھوڈِ دُوجے لگے کِیا کرنِ اگے جاءِ --	----	ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥
جم پُرِ بدھے مارِیئہِ بہُتی ملے سجاءِ[1] --3-- | [1]سزاءِ-	----	ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥
میرا پربھُ ویپرواہُ ہے نا تِسُ تِلُ ن تماءِ[1] -- | [1]طماعِ-	----	ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥
نانک تِسُ سرݨائی بھجِ پءُ آپے بکھسِ[1] مِلاءِ --4--5-- | [1]بخشِ-	Page# [995]	ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥
مارُو مہلا[1] 4 گھرُ 2 | [1]محلا-	----	ਮਾਰੂ ਮਹਲਾ ੪ ਘਰੁ ੨
ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
جپِئو نامُ سُک جنک گُر بچنی ہرِ ہرِ سرݨِ پرے --	----	ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥

دالدُ بھنّجِ سُدامے مِلِئو بھگتی بھاءِ ترے --	----	ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥
بھگتِ وچھلُ ہرِ نامُ کرِتارتھُ گُرمُکھِ کرِپا کرے --1--	----	ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥
میرے من نامُ جپت اُدھرے --	----	ਮੇਰੇ ਮਨ ਨਾਮੁ ਜਪਤ ਉਧਰੇ ॥
دھرُو پرہِلادُ بِدرُ داسی سُتُ گُرمُکھِ نامِ ترے --1-- رہاءُ --	----	ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥
کلجُگِ نامُ پردھانُ پدارتھُ بھگت جنا اُدھرے --	----	ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥
ناما جَیدےءُ کبِیرُ ترِلوچنُ سبھِ دوکھ گئے چمرے --	----	ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥
گُرمُکھِ نامِ لگے سے اُدھرے سبھِ کِلبِکھ پاپ ٹرے --2--	----	ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥
جو جو نامُ جپےَ اپرادھی سبھِ تِن کے دوکھ پرہرے --	----	ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥
بیسُیا روت اجاملُ اُدھرِئو مُکھِ بولےَ نارائِݨُ نرہرے --	----	ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥
نامُ جپت اُگرسَیݨِ گتِ پائی توڑِ بنّدھن مُکتِ کرے --3--	----	ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥

جن کۓ آپِ انُگرہُ کِیا ہرِ انّگِیکارُ کرے ۔۔	----	ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥
سیوک پیَج رکھےَ میرا گووِدُ سرنِ پرے اُدھرے ۔۔	----	ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥
جن نانک ہرِ کِرپا دھاری اُر دھرِئو نامُ ہرے ۔۔4۔۔1۔۔	----	ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥
مارُو مہلا[1] 4 ۔۔ | [1]محلا۔	----	ਮਾਰੂ ਮਹਲਾ ੪ ॥
سِدھ سمادھِ جپِئو لِو لائی سادھِک مُنِ جپِیا ۔۔	----	ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥
جتی ستی سنّتوکھی دھِیائِیا مُکھِ اِندّرادِک روِیا ۔۔	----	ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥
سرنِ پرے جپِئو تے بھاۓ گُرمُکھِ پارِپئِیا ۔۔1۔۔	----	ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥
میرے من نامُ جپت ترِیا ۔۔	----	ਮੇਰੇ ਮਨ ਨਾਮੁ ਜਪਤ ਤਰਿਆ ॥
دھنّا جٹُ بالمِیکُ بٹوارا گُرمُکھِ پارِپئِیا ۔۔1۔۔ رہاءُ ۔۔	----	ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥
سُرِ نر گنڑ گنّدھربے جپِئو رِکھِ بپُرےَ ہرِ گائِیا ۔۔	----	ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥

سنّکرِ برہمے دیوی جپئِو مُکھ ہرِ ہرِ نامُ جپیا --	----	ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥
ہرِ ہرِ نامِ جِنا منُ بھِینا تے گُرمُکھ پارِ پئِیا --2--	----	ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥
کوٹِ کوٹِ تیتیِس دھِیائِو ہرِ جپتِیا انّتُ ن پائِیا --	----	ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥
بید پُرانْ سِمرِتِ ہرِ جپِیا مُکھ پنڈِت ہرِ گائِیا --	----	ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥
نامُ رسالُ جِنا منِ وسِیا تے گُرمُکھ پارِ پئِیا --3--	----	ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥
انت ترنّگی نامُ جِن جپِیا مے گنْت ن کرِ سکِیا --	----	ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥
گوبِدُ کرِپا کرے تھاءِ پائے جو ہرِ پربھ منِ بھائِیا --	----	ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥
گُرِ دھارِ کرِپا ہرِ نامُ دِرڑائِو جن نانک نامُ لئِیا --4--2--	----	ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥
مارُو مہلا[1] 4 گھرُ 3 | محلا[1]	----	ਮਾਰੂ ਮਹਲਾ ੪ ਘਰੁ ੩
ੴ ستگر پرسادِ --	Page# [996]	ੴ ਸਤਿਗੁਰ ਪ੍ਰਸਾਦਿ ॥

ہرِ ہرِ نامُ نِدھانُ لے
گُرمتِ ہرِ پتِ پاءِ --

ਹਰਿ ਹਰਿ ਨਾਮੁ ਨਿਧਾਨੁ ਲੈ
ਗੁਰਮਤਿ ਹਰਿ ਪਤਿ ਪਾਇ ॥

ہلتِ پلتِ نالِ چلدا
ہرِ انّتے لۓ چھڈاءِ --

ਹਲਤਿ ਪਲਤਿ ਨਾਲਿ ਚਲਦਾ
ਹਰਿ ਅੰਤੇ ਲਏ ਛਡਾਇ ॥

جتھےَ اوگھٹ گلیِیا بھیڑِییا
تتھےَ ہرِ ہرِ مُکتِ کراءِ --1--

ਜਿਥੈ ਅਵਘਟ ਗਲੀਆ ਭੀੜੀਆ
ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥

میرے ستگُرا مےَ ہرِ ہرِ نامُ دِرڑاءِ --

ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥

میرا مات پِتا سُت بنّدھپو
مےَ ہرِ بِنُ اورُ ن ماءِ --1-- رہاءُ --

ਮੇਰਾ ਮਾਤ ਪਿਤਾ ਸੁਤ ਬੰਧਪੋ
ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥

مےَ ہرِ برہی ہرِ نامُ ہےَ
کوئی آنْ مِلاوے ماءِ --

ਮੈ ਹਰਿ ਬਿਰਹੀ ਹਰਿ ਨਾਮੁ ਹੈ
ਕੋਈ ਆਣਿ ਮਿਲਾਵੈ ਮਾਇ ॥

تِس آگےَ مےَ جودڑی
میرا پ٘ریتمُ دےءِ مِلاءِ --

ਤਿਸੁ ਆਗੈ ਮੈ ਜੋਦੜੀ
ਮੇਰਾ ਪ੍ਰੀਤਮੁ ਦੇਇ ਮਿਲਾਇ ॥

ستِگُرُ پُرکھُ دئِیال پ٘ربھُ
ہرِ میلے ڈھِل ن پاءِ --2--

ਸਤਿਗੁਰੁ ਪੁਰਖੁ ਦਇਆਲ ਪ੍ਰਭੁ
ਹਰਿ ਮੇਲੇ ਢਿਲ ਨ ਪਾਇ ॥੨॥

جِن ہرِ ہرِ نامُ ن چیتِئو
سے بھاگہِیݨ مرِ جاءِ --

ਜਿਨ ਹਰਿ ਹਰਿ ਨਾਮੁ ਨ ਚੇਤਿਓ
ਸੇ ਭਾਗਹੀਣ ਮਰਿ ਜਾਇ ॥

اوءِ پھِرِ پھِرِ جونِ بھوائیئہِ
مرِ جنّمہِ آوے جاءِ --

ਓਇ ਫਿਰਿ ਫਿਰਿ ਜੋਨਿ ਭਵਾਈਅਹਿ
ਮਰਿ ਜੰਮਹਿ ਆਵੈ ਜਾਇ ॥

اوءِ جم دِر بدھے مارِیئہِ
ہرِ درگہ ملےَ سجاءِ[1] --3-- | سزاءِ[1]

ਓਇ ਜਮ ਦਰਿ ਬਧੇ ਮਾਰੀਅਹਿ
ਹਰਿ ਦਰਗਹ ਮਿਲੈ ਸਜਾਇ ॥੩॥

تُو پّربھ ہم سرݨاگتی
مو کءُ میلِ لَیہُ ہرِ راءِ --

ਤੂ ਪ੍ਰਭੁ ਹਮ ਸਰਣਾਗਤੀ
ਮੋ ਕਉ ਮੇਲਿ ਲੈਹੁ ਹਰਿ ਰਾਇ ॥

ہرِ دھارِ کّرِپا جگجیونا
گُر ستِگُر کی سرݨاءِ --

ਹਰਿ ਧਾਰਿ ਕ੍ਰਿਪਾ ਜਗਜੀਵਨਾ
ਗੁਰ ਸਤਿਗੁਰ ਕੀ ਸਰਣਾਇ ॥

ہرِ جیءُ آپِ دئِیالُ ہوءِ
جن نانکُ ہرِ میلاءِ --4--1--3--

ਹਰਿ ਜੀਉ ਆਪਿ ਦਇਆਲੁ ਹੋਇ
ਜਨ ਨਾਨਕ ਹਰਿ ਮੇਲਾਇ ॥੪॥੧॥੩॥

مارُو مہلا[1] 4 -- | محلا[1]

ਮਾਰੂ ਮਹਲਾ ੪ ॥

ہءُ پُوںجی نامُ دسائِدا
کو دسے ہرِ دھنُ راسِ --

ਹਉ ਪੂੰਜੀ ਨਾਮੁ ਦਸਾਇਦਾ
ਕੋ ਦਸੇ ਹਰਿ ਧਨੁ ਰਾਸਿ ॥

ہءُ تِسُ وِٹہُ کھن کھنّنیئے
مےَ میلے ہرِ پّربھ پاسِ --

ਹਉ ਤਿਸੁ ਵਿਟਹੁ ਖਨ ਖੰਨੀਐ
ਮੈ ਮੇਲੇ ਹਰਿ ਪ੍ਰਭ ਪਾਸਿ ॥

مےَ انّترِ پّریمُ پِرنّم کا
کِءُ سجݨُ ملےَ مِلاسِ --1--

ਮੈ ਅੰਤਰਿ ਪ੍ਰੇਮੁ ਪਿਰੰਮ ਕਾ
ਕਿਉ ਸਜਣੁ ਮਿਲੈ ਮਿਲਾਸਿ ॥੧॥

من پِیارِیا مِتّرا
مےَ ہرِ ہرِ نامُ دھنُ راسِ --

ਮਨ ਪਿਆਰਿਆ ਮਿਤ੍ਰਾ
ਮੈ ਹਰਿ ਹਰਿ ਨਾਮੁ ਧਨੁ ਰਾਸਿ ॥

گُرِ پُورے نامُ دِرڑائِیا
ہرِ دھیرکُ ہرِ ساباسِ --1-- رہاءُ --

ਗੁਰਿ ਪੂਰੈ ਨਾਮੁ ਦ੍ਰਿੜਾਇਆ
ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥

ہر ہر آپ مِلاۓ گُر
مے دَسے ہر دھن راس --

ਹਰਿ ਹਰਿ ਆਪਿ ਮਿਲਾਇ ਗੁਰੁ
ਮੈ ਦਸੇ ਹਰਿ ਧਨੁ ਰਾਸਿ ॥

بِن گر پریم ن لبھئی
جن ویکھہُ مَنِ نِرجاسِ --

ਬਿਨੁ ਗੁਰ ਪ੍ਰੇਮੁ ਨ ਲਭਈ
ਜਨ ਵੇਖਹੁ ਮਨਿ ਨਿਰਜਾਸਿ ॥

ہر گر وِچ آپُ رکھیا
ہر میلے گُر ساباس --2--

ਹਰਿ ਗੁਰ ਵਿਚਿ ਆਪੁ ਰਖਿਆ
ਹਰਿ ਮੇਲੇ ਗੁਰ ਸਾਬਾਸਿ ॥੨॥

ساگر بھگتِ بھنڈار ہر
پُورے ستگر پاس --

ਸਾਗਰ ਭਗਤਿ ਭੰਡਾਰ ਹਰਿ
ਪੂਰੇ ਸਤਿਗੁਰ ਪਾਸਿ ॥

ستگُر تُٹھا کھولِ دےءِ
مُکھِ گرمُکھِ ہر پرگاس --

ਸਤਿਗੁਰੁ ਤੁਠਾ ਖੋਲਿ ਦੇਇ
ਮੁਖਿ ਗੁਰਮੁਖਿ ਹਰਿ ਪਰਗਾਸਿ ॥

منمُکھِ بھاگ وِہُونیا
تِکھ مُئییا کندھی پاس --3--

ਮਨਮੁਖਿ ਭਾਗ ਵਿਹੂਣਿਆ
ਤਿਖ ਮੁਈਆ ਕੰਧੀ ਪਾਸਿ ॥੩॥

گُر داتا داتارُ ہے
ہءُ ماگءُ دانُ گُر پاس --

ਗੁਰੁ ਦਾਤਾ ਦਾਤਾਰੁ ਹੈ
ਹਉ ਮਾਗਉ ਦਾਨੁ ਗੁਰ ਪਾਸਿ ॥

چِری وِچھُنّا میلِ پربھ
مے مَنِ تن وڈّی آس --

ਚਿਰੀ ਵਿਛੁੰਨਾ ਮੇਲਿ ਪ੍ਰਭ
ਮੈ ਮਨਿ ਤਨਿ ਵਡੜੀ ਆਸ ॥

گُر بھاوے سُنڑ بینتی
جن نانک کی ارداس[1] --4--2--4--

ਗੁਰ ਭਾਵੈ ਸੁਣਿ ਬੇਨਤੀ
ਜਨ ਨਾਨਕ ਕੀ ਅਰਦਾਸਿ ॥੪॥੨॥੪॥

[1]عرداس-

مارُو مہلا[1] 4 -- | [1]محلا-	----	ਮਾਰੂ ਮਹਲਾ ੪ ॥
ہرِ ہرِ کتھا سُݨاۓ پّربھ گُرمتِ ہرِ رِدے سمائݨی --	----	ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥
جپِ ہرِ ہرِ کتھا وڈبھا گِیا ہرِ اُتم پدُ نِربائݨی --	----	ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥
گُرمُکھا منِ پرتِیتِ ہے گُرِ پُورے نامِ سمائݨی --1--	----	ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥
من میرے مےَ ہرِ ہرِ کتھا منِ بھائݨی --	Page# [997]	ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥
ہرِ ہرِ کتھا نِت سدا کرِ گُرمُکھِ اکتھ کہائݨی --1-- رہاءُ --	----	ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥
مےَ منُ تنُ کھوجِ ڈھنّڈھولیا کِءُ پائیِۓَ اکتھ کہائݨی --	----	ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥
سنّت جنا مِلِ پائِیا سُݨِ اکتھ کتھا منِ بھائݨی --	----	ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥
میرےَ منِ تنِ نامُ ادھارُ ہرِ مےَ میلے پُرکھُ سُجائݨی --2--	----	ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥
گُر پُرکھےَ پُرکھُ مِلاءِ پّربھ مِلِ سُرتی سُرتِ سمائݨی --	----	ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥

وڈبھاگی گُرُ سیوِیا ہرِ پائِیا سُگھڑ سُجانْی --	----	ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥
منمُکھ بھاگ وِہُوݨیا تِن دُکھی رَیݨِ وِہانْی --3--	----	ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥
ہم جاچِک دِین پرّبھ تیرِیا مُکھِ دِجےَ انمّرِت بانْی --	----	ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥
ستِگُرُ میرا مِترّ پرّبھ ہرِ میلہُ سُگھڑ سُجانْی --	----	ਸਤਿਗੁਰੁ ਮੇਰਾ ਮਿਤ੍ਰ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥
جن نانک سرݨاگتی کرِ کِرپا نامِ سمانْی --4--3--5--	----	ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥
مارُو مہلا[1] 4 -- | محلا[1]	----	ਮਾਰੂ ਮਹਲਾ ੪ ॥
ہرِ بھاءُ لگا بَیرا گِیا وڈبھاگی ہرِ منِ راکھُ --	----	ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥
مِلِ سنّگتِ سردھا اُوپجےَ گُر سبدی ہرِ رسُ چاکھُ --	----	ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥
سبھُ منُ تنُ ہرِیا ہوئِیا گُربانْی ہرِ گُݨ بھاکھُ --1--	----	ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥
من پِیارِیا مِترّا ہرِ ہرِ نام رسُ چاکھُ --	----	ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥

گُر پُورے ہر پائِیا ہلتِ پلتِ پت راکھُ --1-- رہاۓ --	----	ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥
ہر ہر نامُ دھِیائیۓ ہر کِیرتِ گُرمُکھ چاکھُ --	----	ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥
تنُ دھرتی ہر بیجیۓ وِچِ سنگت ہر پربھ راکھُ --	----	ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥
انّمرتُ ہر ہر نامُ ہےَ گر پُورے ہر رسُ چاکھُ --2--	----	ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥
منمُکھ ترِسنا بھرِ رہے منِ آسا دہ دِس بہُ لاکھُ --	----	ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥
بِنُ ناوے دھرِگُ جیودے وِچِ بِسٹا منمُکھ راکھُ --	----	ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥
اوءِ آوہِ جاہِ بھوائیئہِ بہُ جونی دُرگنّدھ بھاکھُ --3--	----	ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥
ترّاہِ ترّاہِ سرناگتی ہر دئِیا دھارِ پرّبھ راکھُ --	----	ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥
سنتسنگتِ میلاپُ کرِ ہر نامُ ملےَ پت ساکھُ --	----	ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥

ہرِ ہرِ نامُ دھنُ پائِیا
جن نانک گُرمتِ بھاکھُ ---- ਹਰਿ ਹਰਿ ਨਾਮੁ ਧਨੁ ਪਾਇਆ
ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥

--6--4--4--

مارُو مہلا[1] 4 گھرُ 5 | محلا[1]- ---- ਮਾਰੂ ਮਹਲਾ ੪ ਘਰੁ ੫

ੴ ستِگُر پرسادِ -- ---- ੴ ਸਤਿਗੁਰ ਪ੍ਰਸਾਦਿ ॥

ہرِ ہرِ بھگتِ بھرے بھنڈارا -- ---- ਹਰਿ ਹਰਿ ਭਗਤਿ ਭਰੇ ਭੰਡਾਰਾ ॥

گُرمُکھِ رامُ کرے نِستارا -- ---- ਗੁਰਮੁਖਿ ਰਾਮੁ ਕਰੇ ਨਿਸਤਾਰਾ ॥

جِس نو کِرپا کرے میرا سُیامی
سو ہرِ کے گُݨ گاوے جیءُ --1-- ---- ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ
ਸੋ ਹਰਿ ਕੇ ਗੁਣ ਗਾਵੈ ਜੀਉ ॥੧॥

ہرِ ہرِ کِرپا کرے بنوالی -- ---- ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥

ہرِ ہِردے سدا سدا سمالی -- ---- ਹਰਿ ਹਿਰਦੈ ਸਦਾ ਸਦਾ ਸਮਾਲੀ ॥

ہرِ ہرِ نامُ جپہُ میرے جیئڑے
جپِ ہرِ ہرِ نامُ چھڈاوے جیءُ
--1-- رہاءُ -- ---- ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ
ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥
ਰਹਾਉ ॥

سُکھ ساگرُ انّمرِتُ ہرِ ناءُ -- ---- ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥

منگت جنُ جاچے ہرِ دیہُ پساءُ -- Page# [998] ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥

ہرِ ستِ ستِ سدا ہرِ ستِ
ہرِ ستِ میرے منِ بھاوے جیءُ ---- ਹਰਿ ਸਤਿ ਸਤਿ ਸਦਾ ਹਰਿ ਸਤਿ
ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥

--2--

نوے چھدّر سّروہِ اپوتّرا --	----	ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥
بولِ ہرِ نام پوتّر سبھِ کِتا --	----	ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥
جے ہرِ سُپّرسنّنُ ہووے میرا سُیامی ہرِ سمرت ملُ لہِ جاوے جیءُ --3--	----	ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥
مائِیا موہُ بِکھمُ ہے بھاری --	----	ਮਾਇਆ ਮੋਹੁ ਬਿਖਮੁ ਹੈ ਭਾਰੀ ॥
کِءُ ترِیئے دُتّرُ سنّساری --	----	ਕਿਉ ਤਰੀਐ ਦੁਤਰੁ ਸੰਸਾਰੀ ॥
ستگُرُ بوہِتھُ دےءِ پّربھُ ساچا جپ ہرِ ہرِ پارِ لنّگھاوے جیءُ --4--	----	ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥
تُو سربتّر تیرا سبھُ کوئی --	----	ਤੂ ਸਰਬਤ੍ਰ ਤੇਰਾ ਸਭੁ ਕੋਈ ॥
جو تُو کرہِ سوئی پّربھ ہوئی --	----	ਜੋ ਤੂ ਕਰਹਿ ਸੋਈ ਪ੍ਰਭ ਹੋਈ ॥
جنُ نانکُ گُنڑ گاوے بیچارا ہرِ بھاوے ہرِ تھاءِ پاوے جیءُ --7--1--5--	----	ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥
مارُو مہلا[1] 4 -- | [1]محلا	----	ਮਾਰੂ ਮਹਲਾ ੪ ॥
ہرِ ہرِ نامُ جپہُ من میرے --	----	ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥
سبھِ کِلوِکھ کاٹے ہرِ تیرے --	----	ਸਭਿ ਕਿਲਵਿਖ ਕਾਟੈ ਹਰਿ ਤੇਰੇ ॥
ہرِ دھنُ راکھہُ ہرِ دھنُ سنّچہُ ہرِ چلدِیا نالِ سکھائی جیءُ --1--	----	ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥
جِس نو کرِپا کرے سو دھیاوے --	----	ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥

نِت ہرِ جپُ جاپےَ جپ ہرِ سُکھُ پاوےَ --	----	ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥
گُر پرسادی ہر رسُ آوےَ جپِ ہرِ ہرِ پارِ لنگھائی جیءُ --1-- رہاءُ --	----	ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥
نِربھءُ نِرنّکارُ ستِ نامُ --	----	ਨਿਰਭਉ ਨਿਰੰਕਾਰੁ ਸਤਿ ਨਾਮੁ ॥
جگُ مہِ سّریسٹُ اُوتم کامُ --	----	ਜਗੁ ਮਹਿ ਸ੍ਰੇਸਟੁ ਊਤਮ ਕਾਮੁ ॥
دُسمن دُوت جمکالُ ٹھیہ مارءُ ہرِ سیوکُ نیڑِ ن جائی جیءُ --2--	----	ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥
جِسُ اُپرِ ہرِ کا منُ مانِیا --	----	ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥
سو سیوکُ چہُ جُگ چہُ کُنٹ جانِیا --	----	ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥
جے اُس کا بُرا کہےَ کوئی پاپی تِسُ جمکنکرُ کھائی جیءُ --3--	----	ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥
سبھ مہِ ایکُ نِرنّجن کرتا --	----	ਸਭ ਮਹਿ ਏਕੁ ਨਿਰੰਜਨ ਕਰਤਾ ॥
سبھِ کرِ کرِ ویکھےَ اپنےٌ چلتا --	----	ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥
جِسُ ہرِ راکھےَ تِسُ کئُنُ مارےَ جِسُ کرتا آپ چھڈائی جیءُ --4--	----	ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥
ہءُ اندِنُ نامُ لئی کرتارے --	----	ਹਉ ਅਨਦਿਨੁ ਨਾਮੁ ਲਈ ਕਰਤਾਰੇ ॥
جِنِ سیوک بھگت سبھے نِستارے --	----	ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥

دس اٹھ چارِ وید سبھِ پُوچھہُ جن نانک نامُ چھڈائی جی ءُ --8--2--5--	----	ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥
مارُو مہلا[1] 5 گھرُ 2 | [1]محلا-	----	ਮਾਰੂ ਮਹਲਾ ੫ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ڈرپےَ دھرتِ اکاسُ نکھیتّرا سِر اُوپرِ امرُ کرارا --	----	ਡਰਪੈ ਧਰਤਿ ਅਕਾਸੁ ਨਖੵਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
پئُݨ پاݨی بَیسنّترُ ڈرپےَ ڈرپےَ اِنّدرُ بِچارا --1--	----	ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥
ایکا نِربھءُ بات سُنی --	----	ਏਕਾ ਨਿਰਭਉ ਬਾਤ ਸੁਨੀ ॥
سو سُکھیِیا سو سدا سُہیلا جو گُر مِلِ گاءِ گُنی --1-- رہاءُ --	----	ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥
دیہدھار ارُ دیوا ڈرپہِ سِدھ سادھِک ڈرِ مُئیا --	----	ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
لکھ چئُراسِیہ مرِ مرِ جنمے پھِرِ پھِرِ جونی جوئیا --2--	----	ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥
راجسُ ساتکُ تامسُ ڈرپہِ کیتے رُوپ اُپائِیا --	----	ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥

چھل بپُری اِہ کئُلا ڈرپےَ	Page#	ਛਲ ਬਪੁਰੀ ਇਹ ਕਉਲਾ ਡਰਪੈ
اتِ ڈرپےَ دھرم رائِیا ـ ـ3ـ ـ	[999]	ਅਤਿ ਡਰਪੈ ਧਰਮ ਰਾਇਆ ॥੩॥
سگل سمگّری ڈرہِ بیاپی	----	ਸਗਲ ਸਮਗ੍ਰੀ ਡਰਹਿ ਬਿਆਪੀ
بِنُ ڈر کرنَیہارا ـ ـ		ਬਿਨੁ ਡਰ ਕਰਣੈਹਾਰਾ ॥
کہُ نانک بھگتن کا سنّگی	----	ਕਹੁ ਨਾਨਕ ਭਗਤਨ ਕਾ ਸੰਗੀ
بھگت سوہہِ دربارا ـ ـ4ـ ـ1ـ ـ		ਭਗਤ ਸੋਹਹਿ ਦਰਬਾਰਾ ॥੪॥੧॥
مارُو مہلا[1] 5 ـ ـ | محلا[1]	----	ਮਾਰੂ ਮਹਲਾ ੫ ॥
پانْچ برکھ کو اناتھُ دھرّو بارِکُ	----	ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ
ہرِ سِمرت امر اٹارے ـ ـ		ਹਰਿ ਸਿਮਰਤ ਅਮਰ ਅਟਾਰੇ ॥
پُتّر ہیتِ نارائِنُ کہِئو	----	ਪੁਤ੍ਰ ਹੇਤਿ ਨਾਰਾਇਣੁ ਕਹਿਓ
جمکنّکر مارِ بِدارے ـ ـ1ـ ـ		ਜਮਕੰਕਰ ਮਾਰਿ ਬਿਦਾਰੇ ॥੧॥
میرے ٹھاکُر کیتے اگنت اُدھارے ـ ـ	----	ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥
موہِ دِین الپ متِ نِرگُنْ	----	ਮੋਹਿ ਦੀਨ ਅਲਪ ਮਤਿ ਨਿਰਗੁਣ
پرِئو سرنِ دُیارے ـ ـ1ـ ـ رہاءُ ـ ـ		ਪਰਿਓ ਸਰਣਿ ਦੁਆਰੇ ॥੧॥ ਰਹਾਉ ॥
بالمِیکُ سُپچارو ترِئو	----	ਬਾਲਮੀਕੁ ਸੁਪਚਾਰੋ ਤਰਿਓ
بدھِک ترے بِچارے ـ ـ		ਬਧਿਕ ਤਰੇ ਬਿਚਾਰੇ ॥
ایک نِمکھ من ماہِ ارادھِئو	----	ਏਕ ਨਿਮਖ ਮਨ ਮਾਹਿ ਅਰਾਧਿਓ
گجپتِ پارِ اُتارے ـ ـ2ـ ـ		ਗਜਪਤਿ ਪਾਰਿ ਉਤਾਰੇ ॥੨॥

کینی رکھیا بھگت پرہلادے ہرناکھس نکھہِ بدارے --	----	ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥
بِدرُ داسی سُت بھئِیو پُنیتا سگلے کُل اُجارے --3--	----	ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥
کون پرادھ بتاوءُ اپُنے مِتھیا موہ مگنارے --	----	ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥
آئِئو سام نانک اوٹ ہرِ کی لیجےَ بھُجا پسارے --4--2--	----	ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥
مارُو مہلا[1] 5 -- | [1]محلا	----	ਮਾਰੂ ਮਹਲਾ ੫ ॥
وِت نوِت بھرّمئو بہُ بھاتی انِک جتن کرِ دھائے --	----	ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥
جو جو کرم کیئے ہءُ ہئُمےَ تے تے بھئے اجائے --1--	----	ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥
اور دِن کاہُو کاج ن لائے --	----	ਅਵਰ ਦਿਨ ਕਾਹੂ ਕਾਜ ਨ ਲਾਏ ॥
سو دِنُ مو کءُ دیجےَ پّربھ جیءُ جا دِن ہرِ جسُ گائے --1-- رہاءُ --	----	ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥
پتّر کلتّر گرِہ دیکھِ پسارا اِس ہی مہِ اُرجھائے --	----	ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥

مائِیا مد چاکھِ بھئے اُدماتے ہرِ ہرِ کبہُ ن گائے --2--	----	ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥
اِہ بِدھِ کھوجی بہُ پرکارا بِنُ سنّتن نہی پائے --	----	ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥
تُم داتار وڈے پّربھ سمّرتھ ماگن کءُ دانُ آئے --3--	----	ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥
تِیاگِئو سگلا مانُ مہتا داس رینٹ سرنٹائے --	----	ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥
کہُ نانک ہرِ مِلِ بھئے ایکےَ مہا انںّد سُکھ پائے --4--3--	----	ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
کون تھان دھِیرِئو ہےَ ناما کون بستُ اہنّکارا --	----	ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥
کون چِہن سُنِ اُوپرِ چھوہِئو مُکھ تے سُنِ کرِ گارا --1--	----	ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥
سُنہُ رے تُو کئُنُ کہا تے آئِئو --	----	ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥
ایتی ن جانءُ کیتِیک مُدتِ چلتے کھبرِ[1] ن پائِئو --1-- رہاءُ -- | [1]خبرِ-	----	ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥

سہن سِیل پون اُر پاݨی بسُدھا کھِما نبھراتے ۔۔	----	ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥
پنّچ تت مِل بھئِئو سنّجوگا اِن مہِ کون دُراتے ۔۔2۔۔	----	ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥
جِن رچ رچِیا پُرکھِ بِدھاتےَ نالے ہئُمےَ پائی ۔۔	----	ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥
جنم مرݨُ اُس ہی کءُ ہےَ رے اوہا آوےَ جائی ۔۔3۔۔	----	ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥
برنُ چِہنُ ناہی کِچھُ رچنا مِتھِیا سگل پسارا ۔۔	----	ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥
بھݨتِ نانکُ جب کھیلُ اُجھارےَ تب ایکےَ ایکنّکارا ۔۔4۔۔4۔۔	----	ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥
مارُو مہلا[1] 5 ۔۔ | [1]محلا۔	----	ਮਾਰੂ ਮਹਲਾ ੫ ॥
مان موہ اُر لوبھ وِکارا بیِئو چیتِ ن گھالِئو ۔۔	Page# [1000]	ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥
نام رتنُ گُݨا ہرِ بݨجے لادِ وکھرُ لےَ چالِئو ۔۔1۔۔	----	ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥
سیوک کی اوڑکِ نبہی پّرِیتِ ۔۔	----	ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥

جِیوت ساہِبُ[1] سیوِئو اپنا حلتے راکھِئو چِیتِ --1-- رہاءُ -- |	----	ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥
[1]صاحِبُ-		
جَیسی آگِیا کِینی ٹھاکُرِ تِس تے مُکھُ نہی موڑِئو --	----	ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥
سہجُ اننّدُ رکھِئو گِرہ بھِیترِ اُٹھِ اُیاہُو کءُ دئُرِئو --2--	----	ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥
آگِیا مہِ بھُوکھ سوئی کرِ سُوکھا سوگ ہرکھ نہی جانِئو --	----	ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥
جو جو ہُکمُ[1] بھِئِو ساہِب[2] کا سو ماتھےَ لے مانِئو --3-- | [1]حُکمُ-	----	ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥
[2]صاحِب-		
بھِئِو کرِپالُ ٹھاکُرُ سیوکُ کءُ سورے ہلت پلاتا --	----	ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥
دھنّنُ سیوکُ سپھلُ اوہُ آئِیا جِنِ نانک کھسمُ[1] پچھاتا --4--5-- |	----	ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥
[1]خصمُ-		
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
کھُلِیا کرمُ کرِپا بھئی ٹھاکُر کِیرتنُ ہرِ ہرِ گائی --	----	ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥

سّرمُ تھاکا پاۓ بِسّراما مِٹِ گئی سگلی دھائی ۔۔1۔۔	----	ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥
اب موہِ جِیون پدوی پائی ۔۔	----	ਅਬ ਮੋਹਿ ਜੀਵਨ ਪਦਵੀ ਪਾਈ ॥
چِیتِ آئِئو منِ پُرکھُ بِدھاتا سنّتن کی سرنٹائی ۔۔1۔۔ رہاءُ ۔۔	----	ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥
کامُ کّرودھُ لوبھُ موہُ نِوارے نِورے سگل بَیرائی ۔۔	----	ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥
سد ہجُورِ[1] ہاجرُ ہےَ ناجرُ[2] کتہِ ن بھئِئو دُورائی ۔۔2۔۔ | [1]حضُورِ۔ [2]ناظرُ۔	----	ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥
سُکھ سِیتل سردھا سبھ پُوری ہوۓ سنّت سہائی ۔۔	----	ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥
پاون پتِت کیِۓ کھِن بھِیترِ مہِما کتھنُ ن جائی ۔۔3۔۔	----	ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥
نِربھءُ بھۓ سگل بھےَ کھوۓ گوبِد چرنْ اوٹائی ۔۔	----	ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥
نانکُ جسُ گاوےَ ٹھاکُر کا رَینْ دِنس لِو لائی ۔۔4۔۔6۔۔	----	ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥
مارُو مہلا[1] 5 ۔۔ | [1]محلا۔	----	ਮਾਰੂ ਮਹਲਾ ੫ ॥

جو سمرتھُ سرب گُنڑ نائِکُ
تِس کءُ کبہُ ن گاوِس رے --

ਜੋ ਸਮਰਥੁ ਸਰਬ ਗੁਣ ਨਾਇਕੁ
ਤਿਸ ਕਉ ਕਬਹੁ ਨ ਗਾਵਸਿ ਰੇ ॥

چھوڈِ جاءِ کھِن بھیترِ تا کءُ
اُیا کءُ پھِرِ پھِرِ دھاوِس رے --1--

ਛੋਡਿ ਜਾਇ ਖਿਨ ਭੀਤਰਿ ਤਾ ਕਉ
ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥

اپُنے پ٘ربھ کءُ
کِءُ ن سمارِس رے --

ਅਪੁਨੇ ਪ੍ਰਭ ਕਉ
ਕਿਉ ਨ ਸਮਾਰਸਿ ਰੇ ॥

بَیری سنّگِ رنّگ رسِ رچِیا
تِسُ سِءُ جیِئرا جارِس رے --1-- رہاءُ --

ਬੈਰੀ ਸੰਗਿ ਰੰਗ ਰਸਿ ਰਚਿਆ
ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥

جا کَے نامِ سُنِئےَ جمُ چھوڈَے
تا کی سرنِڑ ن پاوِس رے --

ਜਾ ਕੈ ਨਾਮਿ ਸੁਨਿਐ ਜਮੁ ਛੋਡੈ
ਤਾ ਕੀ ਸਰਣਿ ਨ ਪਾਵਸਿ ਰੇ ॥

کاڈھِ دےءِ سِیال بپُرے کءُ
تا کی اوٹ ٹِکاوِس رے --2--

ਕਾਢਿ ਦੇਇ ਸਿਆਲ ਬਪੁਰੇ ਕਉ
ਤਾ ਕੀ ਓਟ ਟਿਕਾਵਸਿ ਰੇ ॥੨॥

جِس کا جاسُ سُنت بھو ترِیئےَ
تا سِءُ رنّگُ ن لاوِس رے --

ਜਿਸ ਕਾ ਜਾਸੁ ਸੁਨਤ ਭਵ ਤਰੀਐ
ਤਾ ਸਿਉ ਰੰਗੁ ਨ ਲਾਵਸਿ ਰੇ ॥

تھوری بات الپ سُپنے کی
بہُرِ بہُرِ اٹکاوِس رے --3--

ਥੋਰੀ ਬਾਤ ਅਲਪ ਸੁਪਨੇ ਕੀ
ਬਹੁਰਿ ਬਹੁਰਿ ਅਟਕਾਵਸਿ ਰੇ ॥੩॥

بھئِئو پ٘رسادُ ک٘رِپا نِدھِ ٹھاکُر
سنّتسنّگِ پتِ پائی --

ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ
ਸੰਤਸੰਗਿ ਪਤਿ ਪਾਈ ॥

کہُ نانکؔ ترّےَ گُنڑ بھرّمُ چھُوٹا جءُ پرّبھ بھۓ سہائی --4--7--	----	ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
انّترجامی سبھ بِدھِ جانےَ تِس تے کہا دُلارِئو --	----	ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥
ہست پاو جھرے کھِن بھیِترِ اگنِ سنّگِ لےَ جارِئو --1--	----	ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥
مُوڑے تےَ من تے رامُ بِسارِئو --	----	ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥
لُونڑُ کھاءِ کرہِ ہرامکھوری[1] پیکھت نیَن بِدارِئو --1-- رہاءُ -- |	Page# [1001]	ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥
[1]حرامکھوری-		
اسادھ روگُ اُپجِئو تن بھیِترِ ٹرت ن کاہُو ٹارِئو --	----	ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥
پرّبھ بِسرت مہا دُکھُ پائِئو اِہُ نانک تتُ بیِچارِئو --2--8--	----	ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
چرن کمل پرّبھ راکھے چیِتِ --	----	ਚਰਨ ਕਮਲ ਪ੍ਰਭ ਰਾਖੇ ਚੀਤਿ ॥
ہرِ گُنڑ گاوہ نیِتا نیِت --	----	ਹਰਿ ਗੁਣ ਗਾਵਹ ਨੀਤਾ ਨੀਤ ॥
تِسُ بِنُ دُوجا اورُ ن کوئُو --	----	ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥
آدِ مدھِ انّتِ ہےَ سوئُو --1--	----	ਆਦਿ ਮਧਿ ਅੰਤਿ ਹੈ ਸੋਊ ॥੧॥

سنّتن کی اوٹ آپے آپِ --1-- رہاءُ --	----	ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥
جا کےَ وِس ہےَ سگل سنّسارُ --	----	ਜਾ ਕੈ ਵਸਿ ਹੈ ਸਗਲ ਸੰਸਾਰੁ ॥
آپے آپ آپِ نِرنّکارُ --	----	ਆਪੇ ਆਪਿ ਆਪਿ ਨਿਰੰਕਾਰੁ ॥
نانک گہِئو ساچا سوءِ --	----	ਨਾਨਕ ਗਹਿਓ ਸਾਚਾ ਸੋਇ ॥
سُکھُ پائیا پھِرِ دُوکھُ ن ہوءِ --2--9--	----	ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥
مارُو مہلا[1] 5 گھرُ 3 | محلا[1]	----	ਮਾਰੂ ਮਹਲਾ ੫ ਘਰੁ ੩
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
پرّان سُکھداتا جیء سُکھداتا تُم کاہے بِسارِئو اگیانتھ --	----	ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥
ہوچھا مدُ چاکھِ ہوئے تُم باور دُلبھ جنمُ اکارتھ --1--	----	ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥
رے نر اَیسی کرہِ اِیانتھ --	----	ਰੇ ਨਰ ਐਸੀ ਕਰਹਿ ਇਆਨਥ ॥
تج سارنّگدھر بھرم تُو بھُولا موہِ لپٹِئو داسی سنّگِ سانتھ --1-- رہاءُ --	----	ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥
دھرنیدھرُ تیاگ نیچ کُل سیوہِ ہءُ ہءُ کرت بِہاوتھ --	----	ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥

پھوکٹ کرم کرہِ اگیانی منمُکھِ انّدھ کہاوتھ --2--	----	ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥
ستِ ہوتا استِ کرِ مانِیا جو بِنست سو نہچلُ جانتھ --	----	ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥
پر کی کٔ اپنی کرِ پکری اَیسے بھُول بھُلانتھ --3--	----	ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥
کھتّری بّراہمݨ سُود وَیس سبھ ایکےَ نامِ ترانتھ --	----	ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥
گُرُ نانکُ اُپدیسُ کہتُ ہےَ جو سُنےَ سو پارِ پرانتھ --4--1--10--	----	ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
گُپتُ کرتا سنّگِ سو پرّبھُ ڈھکاوے منُکھاءِ --	----	ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥
بِسارِ ہرِ جیءُ بکھےَ بھوگہِ تپت تھنّم گلِ لاءِ --1--	----	ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥
رے نر کاءِ پر گرِّہِ جاءِ --	----	ਰੇ ਨਰ ਕਾਇ ਪਰ ਗ੍ਰਿਹਿ ਜਾਇ ॥
کُچل کٹھور کامِ گردھبھ تُم نہی سُنِئو دھرم راءِ --1-- رہاءُ --	----	ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥

بِکار پاتھر گلہِ بادھے نِند پوٹ سِراءِ --	----	ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥
مہا ساگرُ سمُدُ لنگھنا پارِ ن پرنا جاءِ --2--	----	ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥
کامِ کرودھِ لوبھِ موہِ بیاپئو نیتّر رکھے پھراءِ --	----	ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥
سِیسُ اُٹھاون ن کبہُو مِلئی مہا دُتر ماءِ --3--	----	ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥
سُورُ مُکتا سسی مُکتا برہم گِیانی الپاءِ --	----	ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥
سُبھاوت جَیسے بَیسنتر الپت سدا نِرملاءِ --4--	----	ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥
جِسُ کرمُ کھُلیا تِسُ لہیا پڑدا جِنِ گُر پہِ منّنیا سُبھاءِ --	----	ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥
گُرِ منّترُ اوکھدھُ نامُ دِینا جن نانک سنکٹ جونِ ن پاءِ --2--5--	----	ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥
رے نر اِن بِدھِ پار پراءِ --	Page# [1002]	ਰੇ ਨਰ ਇਨ ਬਿਧਿ ਪਾਰਿ ਪਰਾਇ ॥

دھِیاءِ ہرِ جیءُ ہوءِ مِرتکُ تِیاگِ دُوجا بھاءُ ـــ رہاءُ دُوجا ـــ2ـــ11ـــ	----	ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥
مارُو مہلا[1] 5 ـــ | [1]محلا ـ	----	ਮਾਰੂ ਮਹਲਾ ੫ ॥
باہرِ ڈھُوڈھن تے چھُوٹِ پرے گُرِ گھر ہی ماہِ دِکھائِیا تھا ـــ	----	ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥
انبھءُ اچرج رُوپُ پ٘ربھ پیکھِیا میرا منُ چھوڈِ ن کتہُو جائِیا تھا ـــ1ـــ	----	ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥
مانکُ پائِئو رے پائِئو ہرِ پُورا پائِیا تھا ـــ	----	ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥
مولِ امولُ ن پائِیا جائی کرِ کِرپا گُرُو دِوائِیا تھا ـــ1ـــ رہاءُ ـــ	----	ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
اِدسٹُ اگوچرُ پاربّرہمُ مِلِ سادھُو اکتھُ کتھائِیا تھا ـــ	----	ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
انہد سبدُ دسم دُیارِ وجِئو تہ انّمرِت نامُ چُیائِیا تھا ـــ2ـــ	----	ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
توٹِ ناہی منِ ترِّسنا بُوجھی اکھُٹ بھنّڈار سمائِیا تھا ـــ	----	ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥

چرنڑ چرنڑ چرنڑ گُر سیوے اگھڑُ گھڑِئو رسُ پاِئیا تھا --3--	----	ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥
سہجے آوا سہجے جاوا سہجے منُ کھیلاِئیا تھا --	----	ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥
کہُ نانک بھرمُ گرِ کھوِئیا تا ہرِ مہلی[1] مہلُ[2] پاِئیا تھا --4--3--12-- | [1]محلی- [2]محلُ-	----	ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
جِسہِ ساجِ نِواجِیا تِسہِ سِءُ رُچ ناہِ --	----	ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
آن رُوتی آن بوئیَۓ پھلُ ن پھُولےَ تاہِ --1--	----	ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
رے من وتّر بیجنڑ ناءُ --	----	ਰੇ ਮਨ ਵਤ੍ਰ ਬੀਜਣ ਨਾਉ ॥
بوءِ کھیتی لاءِ منُویا بھلو سمءُ سُیاءُ --1-- رہاءُ --	----	ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥
کھوءِ کھہڑا بھرمُ من کا ستِگُر سرنڑی جاءِ --	----	ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥
کرمُ جِس کءُ دھُرہُ لِکھِیا سوئی کار کماءِ --2--	----	ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥

بھاءُ لاگا گوبِد سِ ءُ گھال پائی تھاءِ ـ ـ	----	ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥
کھیتِ میرے جنّمِیا نِکھُٹِ ن کبہُو جاءِ ـ ـ3ـ ـ	----	ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥
پائِیا اموُل پدارتھو چھوڈِ ن کتہُو جاءِ ـ ـ	----	ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥
کہُ نانک سُکھُ پائِیا ترِّپتِ رہے آگھاءِ ـ ـ4ـ ـ4ـ ـ13ـ ـ	----	ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥
مارُو مہلا[1] 5 ـ ـ | [1]محلا۔	----	ਮਾਰੂ ਮਹਲਾ ੫ ॥
پھُوٹو آڈا بھرم کا منہِ بھئِئو پرگاسُ ـ ـ	----	ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
کاٹی بیری پگہ تے گُرِ کینی بنّدِ کھلاسُ[1] ـ ـ1ـ ـ | [1]خلاص۔	----	ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
آوݨ جاݨُ رہِئو ـ ـ	----	ਆਵਣ ਜਾਣੁ ਰਹਿਓ ॥
تپت کڑاہا بجھِ گِئیا گُرِ سِیتل نامُ دِیئو ـ ـ1ـ ـ رہاءُ ـ ـ	----	ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥
جب تے سادھو سنّگُ بھئِیا ت ءُ چھوڈِ گئے نِگہار ـ ـ	----	ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥

جِس کی اٹک تِس تے چھُٹی تءُ کہا کرےَ کوٹوار ــ2ــ	----	ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥
چُوکا بھارا کرم کا ہوۓ نِہکرما ــ	----	ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥
ساگر تے کنّڈھےَ چڑے گُرِ کینے دھرما ــ3ــ	----	ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥
سچُ تھانُ سچُ بَیٹھکا سچُ سُیاءُ بنِائِیا ــ	----	ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥
سچُ پُونّجی سچُ وکھرو نانک گھرِ پائِیا ــ4ــ5ــ14ــ	----	ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥
مارُو مہلا[1] 5 ــ | [1]محلا ـ	----	ਮਾਰੂ ਮਹਲਾ ੫ ॥
بیدُ پُکارےَ مُکھ تے پنّڈت کامامن کا ماٹھا ــ	----	ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥
مونی ہوءِ بَیٹھا اِکانْتی ہِردےَ کلپن گاٹھا ــ	Page# [1003]	ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
ہوءِ اُداسی گرِہُ تجِ چلِئو چھُٹکےَ ناہی ناٹھا ــ1ــ	----	ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
جیءکی کےَ پہِ بات کہا ــ	----	ਜੀਅ ਕੀ ਕੈ ਪਹਿ ਬਾਤ ਕਹਾ ॥

آپِ مُکتُ موکۓ پّربھُ میلے
اَیسو کہا لہا --1-- رہاۓ --

ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ
ਐਸੋ ਕਹਾ ਲਹਾ ॥੧॥ ਰਹਾਉ ॥

تپسی کرِ کےَ دیہی سادھی
منُویا دہ دِس دھانا --

ਤਪਸੀ ਕਰਿ ਕੈ ਦੇਹੀ ਸਾਧੀ
ਮਨੂਆ ਦਹ ਦਿਸ ਧਾਨਾ ॥

بّرہمچارِ بّرہمچجُ کینا
ہِردےَ بھِئیا گُمانا --

ਬ੍ਰਹਮਚਾਰਿ ਬ੍ਰਹਮਚਜੁ ਕੀਨਾ
ਹਿਰਦੈ ਭਇਆ ਗੁਮਾਨਾ ॥

سنّیِاسی ہوءِ کےَ تیرتھِ بھّرمِئو
اُس مہِ کّرودھُ بِگانا --2--

ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ
ਉਸੁ ਮਹਿ ਕ੍ਰੋਧੁ ਬਿਗਾਨਾ ॥੨॥

گھُونّگھر بادھِ بھۓ رامداسا
روٹیِئن کے اوپاوا --

ਘੂੰਘਰ ਬਾਧਿ ਭਏ ਰਾਮਦਾਸਾ
ਰੋਟੀਅਨ ਕੇ ਓਪਾਵਾ ॥

برت نیم کرم کھٹ کینے
باہرِ بھیکھ دِکھاوا --

ਬਰਤ ਨੇਮ ਕਰਮ ਖਟ ਕੀਨੇ
ਬਾਹਰਿ ਭੇਖ ਦਿਖਾਵਾ ॥

گیِت ناد مُکھِ راگ الاپے
منِ نہی ہرِ ہرِ گاوا --3--

ਗੀਤ ਨਾਦ ਮੁਖਿ ਰਾਗ ਅਲਾਪੇ
ਮਨਿ ਨਹੀ ਹਰਿ ਹਰਿ ਗਾਵਾ ॥੩॥

ہرکھ سوگ لوبھ موہ رہت ہہِ
نِرمل ہرِ کے سنّتا --

ਹਰਖ ਸੋਗ ਲੋਭ ਮੋਹ ਰਹਤ ਹਹਿ
ਨਿਰਮਲ ਹਰਿ ਕੇ ਸੰਤਾ ॥

تِن کی دھُوڑِ پاۓ منُ میرا
جا دِئیا کرے بھگونّتا --

ਤਿਨ ਕੀ ਧੂੜਿ ਪਾਏ ਮਨੁ ਮੇਰਾ
ਜਾ ਦਇਆ ਕਰੇ ਭਗਵੰਤਾ ॥

کہُ نانکؑ گرُ پُورا مِلیا تاں اُتری من کی چِنّتا ۔۔4۔۔	----	ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
میرا انّترجامی ہرِ رائِیا ۔۔	----	ਮੇਰਾ ਅੰਤਰਜਾਮੀ ਹਰਿ ਰਾਇਆ ॥
سبھُ کِچھُ جانئَے میرے جیء کا پرِّیتمُ بِسرِ گئے بکبائِیا ۔۔1۔۔ رہاءُ دُوجا ۔۔6۔۔15۔۔	----	ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
مارُو مہلا[1] 5 ۔۔ | [1]محلا۔	----	ਮਾਰੂ ਮਹਲਾ ੫ ॥
کوٹِ لاکھ سرب کو راجا جِسُ ہِردےَ نامُ تُمارا ۔۔	----	ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
جا کؑءُ نامُ ن دِییا میرےَ ستِگرِ سے مرِ جنمہِ گاوارا ۔۔1۔۔	----	ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥
میرے ستِگُر ہی پتِ راکھُ ۔۔	----	ਮੇਰੇ ਸਤਿਗੁਰ ਹੀ ਪਤਿ ਰਾਖੁ ॥
چِیتِ آوہِ تب ہی پتِ پُوری بِسرت رلیئَے کھاکُ[1] ۔۔1۔۔ رہاءُ ۔۔ | [1]خاکُ۔	----	ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥
رُوپ رنّگ کھُسِییا من بھوگنؑ تے تے چھِدّر وِکارا ۔۔	----	ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥
ہرِ کا نامُ نِدھانُ کلِیاٹا سُوکھ سہجُ اِہُ سارا ۔۔2۔۔	----	ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥

ماۂیا رنّگ بِرنّگ کھِنے مہِ جِءُ بادر کی چھاِئیا --	----	ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥
سے لال بھۓ گُوڑے رنّگِ راتے جِن گُر مِلِ ہرِ ہرِ گائِیا --3--	----	ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥
اُوچ مُوچ اپار سُیامی اگم دربارا --	----	ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥
ناموں وڈِیائی سوبھا نانک کھسمُ[1] پِیارا --4--7--16-- | خصمُ[1]	----	ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥
مارُو مہلا[1] 5 گھرُ 4 | محلا[1]	----	ਮਾਰੂ ਮਹਲਾ ੫ ਘਰੁ ੪
ੴ سَتِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
اوئنّکارِ اُتپاتی --	----	ਓਅੰਕਾਰਿ ਉਤਪਾਤੀ ॥
کِیا دِنسُ سبھ راتی --	----	ਕੀਆ ਦਿਨਸੁ ਸਭ ਰਾਤੀ ॥
ونُ ترِنُ ترِبھوݨ پاݨی --	----	ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
چارِ بید چارے کھاݨی --	----	ਚਾਰਿ ਬੇਦ ਚਾਰੇ ਖਾਣੀ ॥
کھنّڈ دِیپ سبھِ لویا --	----	ਖੰਡ ਦੀਪ ਸਭਿ ਲੋਆ ॥
ایک کواوے تے سبھِ ہویا --1--	----	ਏਕ ਕਵਾਵੈ ਤੇ ਸਭਿ ਹੋਆ ॥੧॥
کرݨیہارا بُوجھہ رے --	----	ਕਰਣੈਹਾਰਾ ਬੂਝਹੁ ਰੇ ॥
سَتِگُر مِلَے ت سُوجھَے رے --1-- رہاءُ --	----	ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
ت٘رے گُݨ کِیا پسارا --	----	ਤ੍ਰੈ ਗੁਣ ਕੀਆ ਪਸਾਰਾ ॥

نرک سُرگ اوتارا ــ	----	ਨਰਕ ਸੁਰਗ ਅਵਤਾਰਾ ॥
ہئُمےَ آوےَ جائی ــ	----	ਹਉਮੈ ਆਵੈ ਜਾਈ ॥
منُ ٹِکنُّ ن پاوےَ رائی ــ	----	ਮਨੁ ਟਿਕਣੁ ਨ ਪਾਵੈ ਰਾਈ ॥
باجھُ گُرُو گُبارا[1] ــ | [1]غُبارا۔	----	ਬਾਝੁ ਗੁਰੂ ਗੁਬਾਰਾ ॥
مِلِ ستِگُر نِستارا ــ2ــ	Page# [1004]	ਮਿਲਿ ਸਤਿਗੁਰ ਨਿਸਤਾਰਾ ॥੨॥
ہءُ ہءُ کرم کماݨے ــ	----	ਹਉ ਹਉ ਕਰਮ ਕਮਾਣੇ ॥
تے تے بنّدھ گلاݨے ــ	----	ਤੇ ਤੇ ਬੰਧ ਗਲਾਣੇ ॥
میری میری دھاری ــ	----	ਮੇਰੀ ਮੇਰੀ ਧਾਰੀ ॥
اوہا پیَرِ لوہاری ــ	----	ਓਹਾ ਪੈਰਿ ਲੋਹਾਰੀ ॥
سو گُر مِلِ ایکُ پچھاݨےَ ــ	----	ਸੋ ਗੁਰ ਮਿਲਿ ਏਕੁ ਪਛਾਣੈ ॥
جِسُ ہووےَ بھاگُ متھاݨےَ ــ3ــ	----	ਜਿਸੁ ਹੋਵੈ ਭਾਗੁ ਮਥਾਣੈ ॥੩॥
سو مِلِیا جِ ہرِ منِ بھائِیا ــ	----	ਸੋ ਮਿਲਿਆ ਜਿ ਹਰਿ ਮਨਿ ਭਾਇਆ ॥
سو بھُولا جِ پ٘ربھُو بھُلائِیا ــ	----	ਸੋ ਭੂਲਾ ਜਿ ਪ੍ਰਭੂ ਭੁਲਾਇਆ ॥
نہ آپہُ مُورکھُ گِیانی ــ	----	ਨਹ ਆਪਹੁ ਮੂਰਖੁ ਗਿਆਨੀ ॥
جِ کراوےَ سُ نامُ وکھانی ــ	----	ਜਿ ਕਰਾਵੈ ਸੁ ਨਾਮੁ ਵਖਾਨੀ ॥
تیرا انّتُ ن پاراوارا ــ	----	ਤੇਰਾ ਅੰਤੁ ਨ ਪਾਰਾਵਾਰਾ ॥
جن نانک سد بلِہارا ــ4ــ1ــ17ــ	----	ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
مارُو مہلا[1] 5 ــ | [1]محلا۔	----	ਮਾਰੂ ਮਹਲਾ ੫ ॥
موہنی موہِ لیئے ت٘رےَ گُنیا ــ	----	ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥

لوبھِ وِیاپی جھوُٹھی دُنیِیا --	----	ਲੋਭਿ ਵਿਆਪੀ ਝੂਠੀ ਦੁਨੀਆ ॥
میری میری کرِ کےَ سنّچی انّت کی بار سگل لے چھلِیا --1--	----	ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
نِربھءُ نِرنّکارُ دئِیلیِیا --	----	ਨਿਰਭਉ ਨਿਰੰਕਾਰੁ ਦਇਅਲੀਆ ॥
جیء جنّت سگلے پ٘رتِپلِیا --1-- رہاءُ --	----	ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
ایکےَ س٘رمُ کرِ گاڈی گڈہےَ --	----	ਏਕੈ ਸ੍ਰਮੁ ਕਰਿ ਗਾਡੀ ਗਡਹੈ ॥
ایکہِ سُپنےَ دامُ ن چھڈہےَ --	----	ਏਕਹਿ ਸੁਪਨੈ ਦਾਮੁ ਨ ਛਡਹੈ ॥
راجُ کماءِ کری جِن تھیَلی تا کےَ سنّگِ ن چنّچلِ چلِیا --2--	----	ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
ایکہِ پ٘رانھ پِنّڈ تے پِیاری --	----	ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
ایک سنّچی تجِ باپ مہتاری --	----	ਏਕ ਸੰਚੀ ਤਜਿ ਬਾਪ ਮਹਤਾਰੀ ॥
سُت میِت بھ٘رات تے گُہجی تا کےَ نِکٹِ ن ہوئی کھلِیا --3--	----	ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
ہوءِ ائُدھوُت بیَٹھے لاءِ تاری --	----	ਹੋਇ ਅਉਧੂਤ ਬੈਠੇ ਲਾਇ ਤਾਰੀ ॥
جوگی جتی پنّڈِت بیِچاری --	----	ਜੋਗੀ ਜਤੀ ਪੰਡਿਤ ਬੀਚਾਰੀ ॥
گ٘رِہِ مڑی مسانھی بن مہِ بستے اوُٹھِ تِنا کےَ لاگی پلِیا --4--	----	ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
کاٹے بنّدھن ٹھاکُرِ جا کے --	----	ਕਾਟੇ ਬੰਧਨ ਠਾਕੁਰਿ ਜਾ ਕੇ ॥
ہرِ ہرِ نامُ بسِئو جیء تا کےَ --	----	ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥

سادھسنّگِ بھۓ جن مُکتے		ਸਾਧਸੰਗਿ ਭਏ ਜਨ ਮੁਕਤੇ
گتِ پائی نانکؑ ندرِ نِہلِیا	----	ਗਤਿ ਪਾਈ ਨਾਨਕ ਨਦਰਿ ਨਿਹਲੀਆ
--18--2--5--		॥੫॥੨॥੧੮॥
ماروُ مہلا[1] 5 -- | [1]محلا-	----	ਮਾਰੂ ਮਹਲਾ ੫ ॥
سِمرہُ ایکُ نِرنّجن سوئُو --	----	ਸਿਮਰਹੁ ਏਕੁ ਨਿਰੰਜਨ ਸੋਊ ॥
جا تے بِرتھا جات ن کوئُو --	----	ਜਾ ਤੇ ਬਿਰਥਾ ਜਾਤ ਨ ਕੋਊ ॥
مات گربھ مہِ جِن پّرتپارِیا --	----	ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
جیءُ پِنّڈُ دے ساجِ سوارِیا --	----	ਜੀਉ ਪਿੰਡੁ ਦੇ ਸਾਜਿ ਸਵਾਰਿਆ ॥
سوئی بِدھاتا کھِنُ کھِنُ جپیِۓَ --	----	ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
جِسُ سِمرت اوگُݨ سبھِ ڈھکیِۓَ --	----	ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
چرݨ کمل اُر انّترِ دھارہُ --	----	ਚਰਣ ਕਮਲ ਉਰ ਅੰਤਰਿ ਧਾਰਹੁ ॥
بِکھِیا بن تے جیءُ اُدھارہُ --	----	ਬਿਖਿਆ ਬਨ ਤੇ ਜੀਉ ਉਧਾਰਹੁ ॥
کرݨ پلاہ مِٹہِ بِللاٹا --	----	ਕਰਣ ਪਲਾਹ ਮਿਟਹਿ ਬਿਲਲਾਟਾ ॥
جپِ گوۄِد بھرمُ بھءُ پھاٹا --	----	ਜਪਿ ਗੋਵਿਦ ਭਰਮੁ ਭਉ ਫਾਟਾ ॥
سادھسنّگِ ۄِرلا کو پاۓ --	----	ਸਾਧਸੰਗਿ ਵਿਰਲਾ ਕੋ ਪਾਏ ॥
نانکُ تا کےَ بلِ بلِ جاۓ --1--	----	ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
رام نامُ منِ تنِ آدھارا --	----	ਰਾਮ ਨਾਮੁ ਮਨਿ ਤਨਿ ਆਧਾਰਾ ॥
جو سِمرےَ تِس کا نِستارا --1-- رہاءُ --	----	ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
مِتھِیا وستُ ستِ کرِ مانی --	----	ਮਿਥਿਆ ਵਸਤੁ ਸਤਿ ਕਰਿ ਮਾਨੀ ॥

ہِت لائِئو سٹھ مُوڑ اِگیانی --	----	ਹਿਤੁ ਲਾਇਓ ਸਠ ਮੂੜ ਅਗਿਆਨੀ ॥
کام کْرودھ لوبھ مد ماتا --	----	ਕਾਮ ਕ੍ਰੋਧ ਲੋਭ ਮਦ ਮਾਤਾ ॥
کئُڈی بدلےَ جنمُ گواتا --	----	ਕਉਡੀ ਬਦਲੈ ਜਨਮੁ ਗਵਾਤਾ ॥
اپنا چھوڈِ پرائِۓ راتا --	----	ਅਪਨਾ ਛੋਡਿ ਪਰਾਇਐ ਰਾਤਾ ॥
مائِیا مد من تن سنّگِ جاتا --	----	ਮਾਇਆ ਮਦ ਮਨ ਤਨ ਸੰਗਿ ਜਾਤਾ ॥
ترِسن ن بُوجھےَ کرت کلولا --	----	ਤ੍ਰਿਸਨ ਨ ਬੂਝੈ ਕਰਤ ਕਲੋਲਾ ॥
اوُݨی آس مِتھِیا سبھِ بولا --	----	ਊਣੀ ਆਸ ਮਿਥਿਆ ਸਭਿ ਬੋਲਾ ॥
آوت اِکیلا جات اِکیلا --	----	ਆਵਤ ਇਕੇਲਾ ਜਾਤ ਇਕੇਲਾ ॥
ہم تُم سنّگِ جھوُٹھے سبھِ بولا --	----	ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
پاءِ ٹھگئُری آپ بھُلائِئو --	Page# [1005]	ਪਾਇ ਠਗਉਰੀ ਆਪਿ ਭੁਲਾਇਓ ॥
نانک کِرتُ ن جاءِ مِٹائِئو --2--	----	ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
پسُ پنّکھی بھوُت ارُ پریتا --	----	ਪਸੁ ਪੰਖੀ ਭੂਤ ਅਰੁ ਪ੍ਰੇਤਾ ॥
بہُ بِدھِ جونی پھِرت انیتا --	----	ਬਹੁ ਬਿਧਿ ਜੋਨੀ ਫਿਰਤ ਅਨੇਤਾ ॥
جہ جانو تہ رہنُ ن پاوےَ --	----	ਜਹ ਜਾਨੋ ਤਹ ਰਹਨੁ ਨ ਪਾਵੈ ॥
تھان بِہوُن اُٹھِ اُٹھِ پھِرِ دھاوےَ --	----	ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
منِ تنِ باسنا بہُتُ بِستھارا --	----	ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
اہنّمیو موُٹھو بیچارا --	----	ਅਹੰਮੇਵ ਮੂਠੋ ਬੇਚਾਰਾ ॥
[1]سزائی- | انِک دوکھ ارُ بہُتُ سجائی[1] --	----	ਅਨਿਕ ਦੋਖ ਅਰੁ ਬਹੁਤੁ ਸਜਾਈ ॥
[1]قیمتِ- | تا کی کیِمتِ[1] کہنھُ ن جائی --	----	ਤਾ ਕੀ ਕੀਮਤਿ ਕਹਣੁ ਨ ਜਾਈ ॥

پّربھ بِسرت نرک مہِ پائِیا --	----	ਪ੍ਰਭ ਬਿਸਰਤ ਨਰਕ ਮਹਿ ਪਾਇਆ ॥
تہ مات ن بنّدھُ ن مِیت ن جائِیا --	----	ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
جِس کءُ ہوت کّرِپال سُیامی --	----	ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
سو جنُ نانک پارگرامی --3--	----	ਸੋ ਜਨੁ ਨਾਨਕ ਪਾਰਗਰਾਮੀ ॥੩॥
بھّرمت بھّرمت پّربھ سرنی آئِیا --	----	ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
دِینا ناتھ جگت پِت مائِیا --	----	ਦੀਨਾ ਨਾਥ ਜਗਤ ਪਿਤ ਮਾਇਆ ॥
پّربھ دئِیال دُکھ درد بِدارنْ --	----	ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
جِسُ بھاوےَ تِس ہی نِستارنْ --	----	ਜਿਸੁ ਭਾਵੈ ਤਿਸ ਹੀ ਨਿਸਤਾਰਣ ॥
انّدھ کُوپ تے کاڈھنہارا --	----	ਅੰਧ ਕੂਪ ਤੇ ਕਾਢਨਹਾਰਾ ॥
پّریم بھگتِ ہووت نِستارا --	----	ਪ੍ਰੇਮ ਭਗਤਿ ਹੋਵਤ ਨਿਸਤਾਰਾ ॥
سادھ رُوپ اپنا تنُ دھارِیا --	----	ਸਾਧ ਰੂਪ ਅਪਨਾ ਤਨੁ ਧਾਰਿਆ ॥
مہا اگنِ تے آپِ اُبارِیا --	----	ਮਹਾ ਅਗਨਿ ਤੇ ਆਪਿ ਉਬਾਰਿਆ ॥
جپ تپ سنّجم اِس تے کِچھُ ناہی --	----	ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
آدِ انّتِ پّربھ اگم اگاہی --	----	ਆਦਿ ਅੰਤਿ ਪ੍ਰਭ ਅਗਮ ਅਗਾਹੀ ॥
نامُ دیہِ ماگےَ داسُ تیرا --	----	ਨਾਮੁ ਦੇਹਿ ਮਾਗੈ ਦਾਸੁ ਤੇਰਾ ॥
ہرِ جیون پدُ نانک پّربھُ میرا --4--3--19--	----	ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥

کت کےُ ڈھکاوہُ لوگا موہن دِین کِرپائی --1--	----	ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
اَیسی جانِ پائی --	----	ਐਸੀ ਜਾਨਿ ਪਾਈ ॥
سرنِ سُورو گُر داتا راکھےَ آپِ وڈائی --1-- رہاءُ --	----	ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
بھگتا کا آگیاکاری سدا سدا سُکھدائی --2--	----	ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
اپنے کےُ کِرپا کرِیئہُ اِکُ نامُ دھِیائی --3--	----	ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
نانکُ دِینُ نامُ ماگےَ دُتِیا بھرمُ چُکائی --4--4--20--	----	ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
میرا ٹھاکُرُ اتِ بھارا --	----	ਮੇਰਾ ਠਾਕੁਰੁ ਅਤਿ ਭਾਰਾ ॥
موہِ سیوکُ بیچارا --1--	----	ਮੋਹਿ ਸੇਵਕੁ ਬੇਚਾਰਾ ॥੧॥
موہنُ لالُ میرا پ٘رِیتم من پ٘رانا --	----	ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
مو کےُ دیہُ دانا --1-- رہاءُ --	----	ਮੋ ਕਉ ਦੇਹੁ ਦਾਨਾ ॥੧॥ ਰਹਾਉ ॥
سگلے مےَ دیکھے جوئی --	----	ਸਗਲੇ ਮੈ ਦੇਖੇ ਜੋਈ ॥
بِیجءُ اورُ ن کوئی --2--	----	ਬੀਜਉ ਅਵਰੁ ਨ ਕੋਈ ॥੨॥
جِیئن پ٘رتِپالِ سماہےَ --	----	ਜੀਅਨ ਪ੍ਰਤਿਪਾਲਿ ਸਮਾਹੈ ॥

ہےَ ہوسی آہے --3--	----	ਹੈ ਹੋਸੀ ਆਹੇ ॥੩॥
دِئیا موہِ کیجےَ دیوا --	----	ਦਇਆ ਮੋਹਿ ਕੀਜੈ ਦੇਵਾ ॥
نانکؕ لاگو سیوا --4--5--21--	----	ਨਾਨਕ ਲਾਗੋ ਸੇਵਾ ॥੪॥੫॥੨੧॥
مارُو مہلا[1] 5 -- | محلا[1]-	----	ਮਾਰੂ ਮਹਲਾ ੫ ॥
پتِت اُدھارن تارن بلِ بلِ بلے بلِ جائیئےَ --	----	ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
اَیسا کوئی بھیٹےَ سنّتُ جِتُ ہرِ ہرے ہرِ دھِیائیئےَ --1--	----	ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
مو کءُ کوءِ ن جانت کہِیئت داسُ تُمارا --	----	ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
ایہا اوٹ آدھارا --1-- رہاءُ --	----	ਏਹਾ ਓਟ ਆਧਾਰਾ ॥੧॥ ਰਹਾਉ ॥
سرب دھارن پرّتِپارن اِک بِنءُ دِینا --	----	ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
تُمری بِدھِ تُم ہی جانہُ تُم جل ہم مِینا --2--	----	ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
پُورن بِستھِیرن سُیامی آہِ آئِئو پاچھےَ --	----	ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
سگلو بھُو منّڈل کھنّڈل پرّبھ تُم ہی آچھےَ --3--	----	ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥

اٹل اکھِئو دیوا	----	ਅਟਲ ਅਖਇਓ ਦੇਵਾ
موہن الکھ اپارا ـ ـ		ਮੋਹਨ ਅਲਖ ਅਪਾਰਾ ॥
دانُ پاوءُ سنّتا سنّگُ	Page# [1006]	ਦਾਨੁ ਪਾਵਉ ਸੰਤਾ ਸੰਗੁ
نانکؔ رینُ داسارا ـ ـ4ـ ـ6ـ ـ22ـ ـ		ਨਾਨਕ ਰੇਨੁ ਦਾਸਾਰਾ ॥੪॥੬॥੨੨॥
مارُو مہلا[1] 5 ـ ـ | [1]محلا ـ	----	ਮਾਰੂ ਮਹਲਾ ੫ ॥
ترِپتِ آگھاۓ سنّتا ـ ـ	----	ਤ੍ਰਿਪਤਿ ਆਘਾਏ ਸੰਤਾ ॥
گُر جانے جِن منّتا ـ ـ	----	ਗੁਰ ਜਾਨੇ ਜਿਨ ਮੰਤਾ ॥
تا کی کِچھُ کہنُ ن جائی ـ ـ	----	ਤਾ ਕੀ ਕਿਛੁ ਕਹਨੁ ਨ ਜਾਈ ॥
جا کءُ نام بڈائی ـ ـ1ـ ـ	----	ਜਾ ਕਉ ਨਾਮ ਬਡਾਈ ॥੧॥
لالُ امولا لالو ـ ـ	----	ਲਾਲੁ ਅਮੋਲਾ ਲਾਲੋ ॥
اگہ اتولا نامو ـ ـ1ـ ـ رہاءُ ـ ـ	----	ਅਗਹ ਅਤੋਲਾ ਨਾਮੋ ॥੧॥ ਰਹਾਉ ॥
اوِگت سِءُ مانِیا مانو ـ ـ	----	ਅਵਿਗਤ ਸਿਉ ਮਾਨਿਆ ਮਾਨੋ ॥
گُرمُکھِ تتُ گِیانو ـ ـ	----	ਗੁਰਮੁਖਿ ਤਤੁ ਗਿਆਨੋ ॥
پیکھت سگل دھِیانو ـ ـ	----	ਪੇਖਤ ਸਗਲ ਧਿਆਨੋ ॥
تجِئو من تے ابھِمانو ـ ـ2ـ ـ	----	ਤਜਿਓ ਮਨ ਤੇ ਅਭਿਮਾਨੋ ॥੨॥
نِہچلُ تِن کا ٹھاݨا ـ ـ	----	ਨਿਹਚਲੁ ਤਿਨ ਕਾ ਠਾਣਾ ॥
گُر تے مہلُ[1] پچھاݨا ـ ـ | [1]محلُ ـ	----	ਗੁਰ ਤੇ ਮਹਲੁ ਪਛਾਣਾ ॥
اندِنُ گُر مِلِ جاگے ـ ـ	----	ਅਨਦਿਨੁ ਗੁਰ ਮਿਲਿ ਜਾਗੇ ॥
ہرِ کی سیوا لاگے ـ ـ3ـ ـ	----	ਹਰਿ ਕੀ ਸੇਵਾ ਲਾਗੇ ॥੩॥

پُورن ترِپت اگھاۓ --	----	ਪੂਰਨ ਤ੍ਰਿਪਤਿ ਅਘਾਏ ॥
سہج سمادھِ سُبھاۓ --	----	ਸਹਜ ਸਮਾਧਿ ਸੁਭਾਏ ॥
ہرِ بھنڈارُ ہاتھِ آئیا --	----	ਹਰਿ ਭੰਡਾਰੁ ਹਾਥਿ ਆਇਆ ॥
نانک گُر تے پائیا --4--7--23--	----	ਨਾਨਕ ਗੁਰ ਤੇ ਪਾਇਆ ॥੪॥੭॥੨੩॥
مارُو مہلا[1] 5 گھرُ 6 دُپدے | محلا[1]	----	ਮਾਰੂ ਮਹਲਾ ੫ ਘਰੁ ੬ ਦੁਪਦੇ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
چھوڈِ سگل سِیانْپا مِلِ سادھ تیاگِ گُمانُ --	----	ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥
اورُ سبھُ کِچھُ مِتھیا رسنا رام رام وکھانُ --1--	----	ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥
میرے من کرن سُنْ ہرِ نامُ --	----	ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥
مِٹہِ اگھ تیرے جنم جنم کے کونُ بپُرو جامُ --1-- رہاءُ --	----	ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥
دُوکھ دِین ن بھءُ بِیاپے ملےَ سُکھ بِسرامُ --	----	ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
گُر پرسادِ نانکُ بکھانےَ ہرِ بھجنُ تتُ گیانُ --2--1--24--	----	ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
مارُو مہلا[1] 5 -- | محلا[1]	----	ਮਾਰੂ ਮਹਲਾ ੫ ॥

جِنی نامُ وِسارِیا سے ہوت دیکھے کھیہ --	ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥
پُتّر مِتّر بِلاس بِنتا تُوٹتے اے نیہ --1--	ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥
میرے من نامُ نِت نِت لیہ --	ਮੇਰੇ ਮਨ ਨਾਮੁ ਨਿਤ ਨਿਤ ਲੇਹ ॥
جلت ناہی اگنِ ساگر سُوکھُ منِ تنِ دیہ --1-- رہاءُ --	ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
بِرکھ چھائیا جَیسے بِنست پون جھُولت میہ --	ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥
ہرِ بھگتِ دِرڑُ مِلُ سادھ نانک تیرےَ کامِ آوت ایہ --2--2--25--	ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥
مارُو مہلا[1] 5 -- | محلا[1]	ਮਾਰੂ ਮਹਲਾ ੫ ॥
پُرکھُ پُورن سُکھہ داتا سنگِ بستو نِیت --	ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥
مرےَ ن آوےَ ن جاءِ بِنسے بِیاپت اُسن ن سِیت --1--	ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ 'ਨ' ਸੀਤ ॥੧॥
میرے من نام سِءُ کرِ پرِیتِ --	ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥
چیتِ من مہِ ہرِ ہرِ نِدھانا ایہ نِرمل رِیت --1-- رہاءُ --	ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥

کرِپال دئِیال گوپال گوبِد جو جپے تِس سِیدھِ --	----	ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥
نول نوتن چتر سُندر مَن نانک تِس سنگِ بِیدھِ --26--3--2--	----	ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥
مارُو مہلا 5 -- | محلا	----	ਮਾਰੂ ਮਹਲਾ ੫ ॥
چلت بَیست سووت جاگت گر منتّر رِدے چِتارِ --	----	ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
چرنْ سرنْ بھجُ سنگِ سادھُو بھو ساگر اُترہِ پارِ --1--	----	ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
میرے من نامُ ہردے دھارِ --	----	ਮੇਰੇ ਮਨ ਨਾਮੁ ਹਿਰਦੈ ਧਾਰਿ ॥
کرِ پرِیتِ مَنُ تنُ لاءِ ہرِ سِءُ اور سگل وِسارِ --1-- رہاءُ --	Page# [1007]	ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥
جی ءُ مَنُ تنُ پرانْ پربھ کے تُو آپن آپُ نِوارِ --	----	ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥
گووِد بھجُ سبھِ سُیارتھ پُورے نانک کبہُ ن ہارِ --2--4--27--	----	ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥
مارُو مہلا 5 -- | محلا	----	ਮਾਰੂ ਮਹਲਾ ੫ ॥

تِج آپُ بِنسی تاپُ رینڑ سادھُو تھیءُ ۔۔	----	ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
تِسہِ پراپتِ نامُ تیرا کرِ کرِپا جِسُ دیءُ ۔۔1۔۔	----	ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
میرے من نامُ انّمرِتُ پیءُ ۔۔	----	ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
آن ساد بِسارِ ہوچھے امرُ جُگُ جُگُ جیءُ ۔۔1۔۔ رہاءُ ۔۔	----	ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
نامُ اِکُ رس رنّگ ناما نامِ لاگی لیءُ ۔۔	----	ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
مِیتُ ساجنُ سکھا بنّدھپُ ہرِ ایکُ نانک کیءُ ۔۔2۔۔5۔۔28۔۔	----	ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
مارُو مہلا[1] 5 ۔۔ | [1]محلا۔	----	ਮਾਰੂ ਮਹਲਾ ੫ ॥
پّرتپالِ ماتا اُدرِ راکھےَ لگنِ دیت ن سیکُ ۔۔	----	ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥
سوئی سُیامی اِیہا راکھےَ بُوجھُ بُدھِ بِبیکُ ۔۔1۔۔	----	ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥
میرے من نام کی کرِ ٹیکُ ۔۔	----	ਮੇਰੇ ਮਨ ਨਾਮ ਕੀ ਕਰਿ ਟੇਕ ॥
تِسہِ بُوجھُ جِنِ تُوں کِیا پّربھُ کرنڑ کارنڑ ایکُ ۔۔1۔۔ رہاءُ ۔۔	----	ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥

چیتِ من مہِ تجِ سِیانٹپ چھوڑِ سگلے بھیکھ ۔۔	----	ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥
سِمرِ ہرِ ہرِ سدا نانکؑ ترے کئی انیکؑ ۔۔2۔۔6۔۔29۔۔	----	ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥
مارُو مہلا[1] 5 ۔۔ | [1]محلا۔	----	ਮਾਰੂ ਮਹਲਾ ੫ ॥
پتِت پاون نامُ جا کو اناتھ کو ہےَ ناتھُ ۔۔	----	ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥
مہا بھئُجل ماہِ تُلہو جا کو لِکھِئو ماتھ ۔۔1۔۔	----	ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥
ڈُوبے نام بِنُ گھن ساتھ ۔۔	----	ਡੂਬੇ ਨਾਮ ਬਿਨੁ ਘਨ ਸਾਥ ॥
کرنٹ کارنٹُ چِتِ ن آوے دے کرِ راکھےَ ہاتھ ۔۔1۔۔ رہاءُ ۔۔	----	ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥
سادھسنّگتِ گُنٹ اُچارنٹ ہرِ نام انّمرِت پاتھ ۔۔	----	ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥
کرہُ کرِّپا مُرارِ مادھءُ سُنٹِ نانکؑ جیِوےَ گاتھ ۔۔2۔۔7۔۔30۔۔	----	ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥
مارُو انّجُلی مہلا[1] 5 گھرُ 7 | [1]محلا۔	----	ਮਾਰੂ ਅੰਜੁਲੀ ਮਹਲਾ ੫ ਘਰੁ ੭
ੴ ستِگر پرّسادِ ۔۔	----	ੴ ਸਤਿਗੁਰ ਪ੍ਰਸਾਦਿ ॥

سنّجوگُ وِجوگُ دھُرہُ ہی ہُویا --	----	ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
پنّچ دھاتُ کرِ پُتلا کِیا --	----	ਪੰਚ ਧਾਤੁ ਕਰਿ ਪੁਤਲਾ ਕੀਆ ॥
ساہے کے پھُرمائِڑےَ[1] جی دیہی وِچِ جیءُ آءِ پئِیا --1-- |	----	ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
[1]فُرمائِڑےَ-		
جتھےَ اگنِ بھکھےَ بھڑہارے --	----	ਜਿਥੈ ਅਗਨਿ ਭਖੈ ਭੜਹਾਰੇ ॥
اُوردھ مُکھ مہا گُبارے[1] -- | [1]غُبارے-	----	ਊਰਧ ਮੁਖ ਮਹਾ ਗੁਬਾਰੇ ॥
ساسِ ساسِ سمالے سوئی اوتھےَ کھسمِ[1] چھڈاءِ لئِیا --2-- | [1]خصمِ-	----	ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
وِچہُ گربھےَ نِکلِ آئِیا --	----	ਵਿਚਹੁ ਗਰਭੈ ਨਿਕਲਿ ਆਇਆ ॥
کھسمُ[1] وِسارِ دُنی چِتُ لائِیا -- | [1]خصمُ-	----	ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
آوےَ جاءِ بھوائیئےَ جونی رہنھُ ن کِتھی تھاءِ بھئِیا --3--	----	ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
مِہروانِ رکھِ لئِئنُ آپے --	----	ਮਿਹਰਵਾਨਿ ਰਖਿ ਲਇਅਨੁ ਆਪੇ ॥
جیء جنّت سبھِ تِس کے تھاپے --	----	ਜੀਅ ਜੰਤ ਸਭਿ ਤਿਸ ਕੇ ਥਾਪੇ ॥
جنمُ پدارتھُ جِنھِ چلِیا نانکُ آئِیا سو پروانھُ تھِیا --4--1--31--	----	ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
وَیدو ن وائی بھَینھو ن بھائی ایکو سہائی رامُ ہے --1--	Page# [1008]	ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥

کیتا جِسو ہووے پاپاں ملو دھووے سو سِمرہُ پردھانُ ہے --2--	ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥
گھٹِ گھٹے واسی سرب نِواسی استھِرُ جا کا تھانُ ہے --3--	ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥
آوے ن جاوے سنّگے سماوے پُورن جا کا کامُ ہے --4--	ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥
بھگت جنا کا راکھنہارا --	ਭਗਤ ਜਨਾ ਕਾ ਰਾਖਣਹਾਰਾ ॥
سنّت جِیوہِ جپ پّران ادھارا --	ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥
کرن کارن سمرتھُ سُیامی نانکُ تِس کُربانُ[1] ہے --5--2--32--	ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
ੴ ستِگُر پّرسادِ --	ੴ ਸਤਿਗੁਰ ਪ੍ਰਸਾਦਿ ॥
مارُو مہلا[1] 9 --	ਮਾਰੂ ਮਹਲਾ ੯ ॥
ہرِ کو نامُ سدا سُکھدائی --	ਹਰਿ ਕੋ ਨਾਮੁ ਸਦਾ ਸੁਖਦਾਈ ॥
جا کءُ سِمرِ اجامل اُدھرِئو گنِکا ہُو گتِ پائی --1-- رہاءُ --	ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
پنّچالی کءُ راج سبھا مہِ رام نام سُدھِ آئی --	ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥

[1] قُربانُ-

[1] محلا-

تا کو دُوکھُ ہرِئو کرُݨا مےَ اپنی پیَج بڈھائی --1--	----	ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
جِہ نر جسُ کِرپا نِدھِ گائِئو تا کءُ بھئِئو سہائی --	----	ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
کہُ نانک مےَ اِہی بھروسےَ گہی آنِ سرنائی --2--1--	----	ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
مارُو مہلا[1] 9 -- | محلا[1]-	----	ਮਾਰੂ ਮਹਲਾ ੯ ॥
اب مےَ کہا کرءُ ری مائی --	----	ਅਬ ਮੈ ਕਹਾ ਕਰਉ ਰੀ ਮਾਈ ॥
سگل جنمُ بِکھِئن سِءُ کھوئِیا سِمرِئو ناہِ کنّہائی --1-- رہاءُ --	----	ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹਾਈ ॥੧॥ ਰਹਾਉ ॥
کال پھاس جب گر مہِ میلی تِہ سُدھِ سبھ بِسرائی --	----	ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
رام نام بِنُ یا سنّکٹ مہِ کو اب ہوت سہائی --1--	----	ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥
جو سنّپتِ اپنی کرِ مانی چھِن مہِ بھئی پرائی --	----	ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
کہُ نانک یہ سوچ رہی منِ ہرِ جسُ کبہُو ن گائی --2--2--	----	ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥
مارُو مہلا[1] 9 -- | محلا[1]-	----	ਮਾਰੂ ਮਹਲਾ ੯ ॥

مائی مے من کو مانُ ن تِیاگئِو ـ ـ	----	ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥
مائِیا کے مدِ جنمُ سِرائِئو رام بھجنِ نہی لاگئِو ـ ـ 1 ـ ـ رہاءُ ـ ـ	----	ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥
جم کو ڈنّڈُ پرِئو سِر اُوپرِ تب سووت تےَ جاگئِو ـ ـ	----	ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥
کہا ہوت اب کےَ پچھُتاۓ چھُوٹت ناہِن بھاگئِو ـ ـ 1 ـ ـ	----	ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥
اِہ چِنّتا اُپجی گھٹ مہِ جب گُر چرنن انُراگئِو ـ ـ	----	ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥
سُپھلُ جنمُ نانک تب ہُویا جءُ پّربھ جس مہِ پاگئِو ـ ـ 2 ـ ـ 3 ـ ـ	----	ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
مارُو اسٹپدِییا مہلا[1] 1 گھرُ 1 | [1] محلا ـ	----	ਮਾਰੂ ਅਸਟਪਦੀਆ ਮਹਲਾ ੧ ਘਰੁ ੧
ੴ سِتگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
بید پُرانڑ کتھے سُنڑے ہارے مُنی انیکا ـ ـ	----	ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥
اٹھسِٹھ تیِرتھ بہُ گھنڑا بھّرمِ تھاکے بھیکھا ـ ـ	----	ਅਠਸਿਠ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥
ساچو ساہِبُ[1] نِرملو منِ مانےَ ایکا ـ ـ 1 ـ ـ | [1] صاحِبُ ـ	----	ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥

تُو اجراور امرُ تُو سبھ چالنْہاری --	----	ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥	
نامُ رسائِنُ بھاءِ لَے پرہرِ دُکھُ بھاری --1-- رہاءُ --	----	ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ ॥	
ہرِ پڑھیئےَ ہرِ بُجھیئےَ گُرمتی نامِ اُدھارا --	----	ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥	
گُرِ پُورےَ پُوری متِ ہےَ پُورےَ سبدِ بیچارا --		ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ ॥	Page# [1009]
اٹھسٹھِ تیرتھ ہرِ نامُ ہےَ کلِوکھ کاٹنْہارا --2--	----	ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥	
جلُ بِلووےَ جلُ متھےَ تتُ لوڑےَ اندّھُ اگیانا --	----	ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥	
گُرمتی ددھِ متھیئےَ انّمرِتُ پائیئےَ نامُ ندھانا --	----	ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥	
منمُکھ تتُ ن جانْنی پسُو ماہِ سمانا --3--	----	ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ ॥੩॥	
ہئُمےَ میرا مری مرُ مرِ جنّمےَ وارو وار --	----	ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥	

گُر کے سبدے جے مرے پھِر مرے ن دُوجی وار --	----	ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥
گُرمتی جگجیوَنُ مَنِ وسے سبھِ کُل اُدھارݨہار --4--	----	ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥
سچا وکھرُ نامُ ہے سچا واپارا --	----	ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥
لاہا نامُ سنّسارِ ہے گُرمتی وِیچارا --	----	ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥
دُوجےَ بھاءِ کار کماوݨی نِت توٹا سَیسارا --5--	----	ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥
ساچی سنگتِ تھانُ سچُ سچے گھر بارا --	----	ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥
سچا بھوجنُ بھاءُ سچُ سچُ نامُ ادھارا --	----	ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ ॥
سچی باݨی سنتوکھیا سچا سبدُ وِیچارا --6--	----	ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥
رس بھوگݨ پاتِساہِیا[1] دُکھ سُکھ سنگھارا -- | [1]پاتِشاہِیا-	----	ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ ॥

موٹا ناءُ دھرائیۓ گلِ اٹگنٹ بھارا ـ ـ	----	ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥
مانٹس داتِ ن ہووئی تۄ داتا سارا ـ ـ7ـ ـ	----	ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥੭॥
اگم اگوچرُ تۄ دھٹی اوِگتُ اپارا ـ ـ	----	ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥
گر سبدی درُ جوئیۓ مُکتے بھنّڈارا ـ ـ	----	ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥
نانک میلُ ن چُوکئی ساچے واپارا ـ ـ8ـ ـ1ـ ـ	----	ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥੮॥੧॥
مارُو مہلا[1] 1 ـ ـ | [1] محلا	----	ਮਾਰੂ ਮਹਲਾ ੧ ॥
بِکھُ بوہِتھا لادِیا دِییا سمُنّد منّجھارِ ـ ـ	----	ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
کنّدھی دِسِ ن آوئی نا اُروارُ ن پارُ ـ ـ	----	ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
ونّجھی ہاتھِ ن کھیوٹُو جلُ ساگرُ اسرالُ ـ ـ1ـ ـ	----	ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥੧॥
بابا جگُ پھاتھا مہا جالِ ـ ـ	----	ਬਾਬਾ ਜਗੁ ਫਾਥਾ ਮਹਾ ਜਾਲਿ ॥

گُر پرسادی اُبرے	----	ਗੁਰ ਪਰਸਾਦੀ ਉਬਰੇ
سچا نامُ سمالِ --1-- رہاءُ --		ਸਚਾ ਨਾਮੁ ਸਮਾਲਿ ॥੧॥ ਰਹਾਉ ॥
ستِگُرو ہے بوہِتھا	----	ਸਤਿਗੁਰੁ ਹੈ ਬੋਹਿਥਾ
سبدِ لنگھاوݨہارُ --		ਸਬਦਿ ਲੰਘਾਵਣਹਾਰੁ ॥
تتھَے پوݨُ ن پاوکو	----	ਤਿਥੈ ਪਵਣੁ ਨ ਪਾਵਕੋ
نا جلُ نا آکارُ --		ਨਾ ਜਲੁ ਨਾ ਆਕਾਰੁ ॥
تتھَے سچا سچِ ناءِ	----	ਤਿਥੈ ਸਚਾ ਸਚਿ ਨਾਇ
بھوجل تارݨہارُ --2--		ਭਵਜਲ ਤਾਰਣਹਾਰੁ ॥੨॥
گُرمُکھِ لنگھے سے پارِ پۓ	----	ਗੁਰਮੁਖਿ ਲੰਘੇ ਸੇ ਪਾਰਿ ਪਏ
سچے سِءُ لِو لاءِ --		ਸਚੇ ਸਿਉ ਲਿਵ ਲਾਇ ॥
آوا گئُݨ نِوارِیا	----	ਆਵਾ ਗਉਣੁ ਨਿਵਾਰਿਆ
جوتی جوتِ مِلاءِ --		ਜੋਤੀ ਜੋਤਿ ਮਿਲਾਇ ॥
گُرمتی سہجُ اُوپجے	----	ਗੁਰਮਤੀ ਸਹਜੁ ਊਪਜੈ
سچے رہے سماءِ --2--		ਸਚੇ ਰਹੈ ਸਮਾਇ ॥੨॥
سپُ پڑائی پائیۓ	----	ਸਪੁ ਪਿੜਾਈ ਪਾਈਐ
بِکھُ انترِ منِ روسُ --		ਬਿਖੁ ਅੰਤਰਿ ਮਨਿ ਰੋਸੁ ॥
پُورب لِکھیا پائیۓ	----	ਪੂਰਬਿ ਲਿਖਿਆ ਪਾਈਐ
کِس نو دِجے دوسُ --		ਕਿਸ ਨੋ ਦੀਜੈ ਦੋਸੁ ॥

گُرمُکھِ گارڑُ جے سُݨے مَنّے ناءُ سنّتوُس ۔۔4۔۔	----	ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥੪॥
ماگرمچھُ پھہائیئَ کُنّڈی جالُ وتاءِ ۔۔	----	ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
دُرمتِ پھاتھا پھاہیئَ پھِرِ پھِرِ پچھوتاءِ ۔۔	----	ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
جنّمݨُ مرݨُ ن سُجھئی کِرتُ ن میٹِیا جاءِ ۔۔5۔۔	----	ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥੫॥
ہئُمےَ بِکھُ پاءِ جگتُ اُپائِیا سبدُ وسےَ بِکھُ جاءِ ۔۔	----	ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
جرا جوہِ ن سکئی سچِ رہےَ لِو لاءِ ۔۔	----	ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
جِیون مُکتُ سو آکھیئَ جِسُ وِچہُ ہئُمےَ جاءِ ۔۔6۔۔	----	ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥
دھنّدھےَ دھاوت جگُ بادھِیا نا بُوجھےَ وِیچارُ ۔۔	----	ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
جنّمݨُ مرݨُ وِسارِیا منمُکھ مُگدھُ گوارُ ۔۔	Page# [1010]	ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥

گُرِ راکھے سے اُبرے سچا سبدُ وِیچارِ --7--	----	ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥
سُوہٹُ پِنّجرِ پرّیم کَے بولے بولنٹہارُ --	----	ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
سچُ چُگے انّمرِتُ پیئے اُڈے ت ایکا وار --	----	ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
گُرِ ملئے کھسمُ[1] پچھانٹیئے کہُ نانک موکھ دُیارُ --8--2-- | [1] خصمُ-	----	ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥
مارُو مہلا[1] 1 -- | [1] محلا-	----	ਮਾਰੂ ਮਹਲਾ ੧ ॥
سبدِ مرے تا مارِ مرُ بھاگو کِسُ پہِ جاءُ --	----	ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥
جِس کے ڈرِ بھے بھاگیئے انّمرِتُ تا کو ناءُ --	----	ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥
مارہِ راکھہِ ایکُ تُو بیِجءُ ناہی تھاءُ --1--	----	ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥
بابا مے کُچیِلُ کاچءُ متِہین --	----	ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥
نام بِنا کو کچھُ نہی گُرِ پُورے پُوری مت کِین --1-- رہاءُ --	----	ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥

اوگُݨ سُبھر گُݨ نہی
بِن گُݨ کِءُ گھرِ جاءُ --

ਅਵਗਣਿ ਸੁਭਰ ਗੁਣ ਨਹੀ
ਬਿਨੁ ਗੁਣ ਕਿਉ ਘਰਿ ਜਾਉ ॥

سہجِ سبدِ سُکھُ اُوپجےَ
بِن بھاگا دھنُ ناہِ --

ਸਹਜਿ ਸਬਦਿ ਸੁਖੁ ਊਪਜੈ
ਬਿਨੁ ਭਾਗਾ ਧਨੁ ਨਾਹਿ ॥

جِن کےَ نامُ ن مِن وسےَ
سے بادھے دُوکھ سہاہِ --2--

ਜਿਨ ਕੈ ਨਾਮੁ ਨ ਮਨਿ ਵਸੈ
ਸੇ ਬਾਧੇ ਦੂਖ ਸਹਾਹਿ ॥੨॥

جِنی نامُ وِسارِیا
سے کِتُ آۓ سنّسارِ --

ਜਿਨੀ ਨਾਮੁ ਵਿਸਾਰਿਆ
ਸੇ ਕਿਤੁ ਆਏ ਸੰਸਾਰਿ ॥

آگےَ پاچھےَ سُکھُ نہی
گاڈے لادے چھارُ --

ਆਗੈ ਪਾਛੈ ਸੁਖੁ ਨਹੀ
ਗਾਡੇ ਲਾਦੇ ਛਾਰੁ ॥

وِچھُڑِیا میلا نہی
دُوکھُ گھݨو جم دُیارِ --3--

ਵਿਛੁੜਿਆ ਮੇਲਾ ਨਹੀ
ਦੂਖੁ ਘਣੋ ਜਮ ਦੁਆਰਿ ॥੩॥

اگےَ کِیا جاݨا ناہِ مےَ
بھُولے تُو سمجھاءِ --

ਅਗੈ ਕਿਆ ਜਾਣਾ ਨਾਹਿ ਮੈ
ਭੂਲੇ ਤੂ ਸਮਝਾਇ ॥

بھُولے مارگُ جو دسے
تِس کےَ لاگءُ پاءِ --

ਭੂਲੇ ਮਾਰਗੁ ਜੋ ਦਸੇ
ਤਿਸ ਕੈ ਲਾਗਉ ਪਾਇ ॥

گُر بِن داتا کو نہی
کِیمتِ[1] کہݨُ ن جاءِ --4-- | قیمت[1]

ਗੁਰ ਬਿਨੁ ਦਾਤਾ ਕੋ ਨਹੀ
ਕੀਮਤਿ ਕਹਣੁ ਨ ਜਾਇ ॥੪॥

ساجنُ دیکھا تا گلِ مِلا ساچُ پٹھائِئو لیکھُ --	----	ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥
مُکھِ دھِمانےٰ دھن کھڑی گُرمُکھِ آکھی دیکھُ --	----	ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥
تُدھُ بھاوےَ تُو منِ وسہِ ندری کرمِ وِسیکھُ --5--	----	ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥
بھُوکھ پیاسو جے بھوےَ کِیا تِس ماگءُ دےءِ --	----	ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥
بیجءُ سُوجھےَ کو نہی منِ تنِ پُورنُ دےءِ --	----	ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥
جِنِ کِیا تِنِ دیکھِیا آپِ وڈائی دےءِ --6--	----	ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥
نگری نائِکُ نوتنو بالکُ لیل انُوپُ --	----	ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥
نارِ ن پُرکھُ ن پنکھنُو ساچءُ چتُرُ سرُوپُ --	----	ਨਾਰਿ 'ਨ' ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥
جو تِس بھاوےَ سو تھیۓ تُو دِیپکُ تُو دھُوپُ --7--	----	ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥

گِیت ساد چاکھے سُنڑے باد ساد تنِ روگُ ـ ـ	----	ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
سچُ بھاوے ساچ ءُ چوے چھُوٹے سوگ وِجوگُ ـ ـ	----	ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥
نانکُ نامُ ن وِیسرے جو تِسُ بھاوے سُ ہوگُ ـ ـ8ـ ـ3ـ ـ	----	ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥
مارُو مہلا[1] 1 ـ ـ | [1]محلا۔	----	ਮਾਰੂ ਮਹਲਾ ੧ ॥
ساچی کار کماونڑی ہورِ لالچ بادِ ـ ـ	----	ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥
اِہُ منُ ساچے موہِیا جِہوا سچِ سادِ ـ ـ	----	ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥
بِنُ ناوے کو رسُ نہی ہورِ چلہِ بِکھُ لادِ ـ ـ1ـ ـ	----	ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥
اَیسا لالا میرے لال کو سُنڑِ کھسم[1] ہمارے ـ ـ | [1]خصم۔	----	ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥
جِ ءُ پھُرماوہِ[1] تِ ءُ چلا سچُ لال پِیارے ـ ـ1ـ ـ رہاءُ ـ ـ | [1]فُرماوہِ۔	----	ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥
اندِنُ لالے چاکری گولے سِرِ مِیرا ـ ـ	----	ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥

گُر بچنی منُ ویچِیا
سبدِ منُ دھِیرا --

ਗੁਰ ਬਚਨੀ ਮਨੁ ਵੇਚਿਆ
ਸਬਦਿ ਮਨੁ ਧੀਰਾ ॥

گُر پُورے ساباسِ ہےَ
کاٹےَ من پِیرا --2--

ਗੁਰ ਪੂਰੇ ਸਾਬਾਸਿ ਹੈ
ਕਾਟੈ ਮਨ ਪੀਰਾ ॥੨॥

لالا گولا دھݨی کو
کِیا کہءُ وڈِیائیۓَ --
Page# [1011]
ਲਾਲਾ ਗੋਲਾ ਧਣੀ ਕੋ
ਕਿਆ ਕਹਉ ਵਡਿਆਈਐ ॥

بھاݨےَ بکھسے[1] پُورا دھݨی
سچُ کار کمائیۓَ -- | [1] بخشے-

ਭਾਣੈ ਬਖਸੇ ਪੂਰਾ ਧਣੀ
ਸਚੁ ਕਾਰ ਕਮਾਈਐ ॥

وِچھُڑِیا کءُ میلِ لۓ
گُر کءُ بلِ جائیۓَ --3--

ਵਿਛੁੜਿਆ ਕਉ ਮੇਲਿ ਲਏ
ਗੁਰ ਕਉ ਬਲਿ ਜਾਈਐ ॥੩॥

لالے گولے متِ کھری
گُر کی متِ نیکی --

ਲਾਲੇ ਗੋਲੇ ਮਤਿ ਖਰੀ
ਗੁਰ ਕੀ ਮਤਿ ਨੀਕੀ ॥

ساچی سُرتِ سُہاوݨی
منمُکھ متِ پھیکی --

ਸਾਚੀ ਸੁਰਤਿ ਸੁਹਾਵਣੀ
ਮਨਮੁਖ ਮਤਿ ਫੀਕੀ ॥

منُ تنُ تیرا تُو پ٘ربھُو
سچُ دھِیرک دھُر کی --4--

ਮਨੁ ਤਨੁ ਤੇਰਾ ਤੂ ਪ੍ਰਭੂ
ਸਚੁ ਧੀਰਕ ਧੁਰ ਕੀ ॥੪॥

ساچےَ بیَسݨُ اُٹھݨا
سچُ بھوجنُ بھاکھِیا --

ਸਾਚੈ ਬੈਸਣੁ ਉਠਣਾ
ਸਚੁ ਭੋਜਨੁ ਭਾਖਿਆ ॥

چِتِ سچےَ وِتو سچا
ساچا رسُ چاکھِیا --
---- ਚਿਤਿ ਸਚੈ ਵਿਤੋ ਸਚਾ
ਸਾਚਾ ਰਸੁ ਚਾਖਿਆ ॥

ساچےَ گھرِ ساچےَ رکھے
گُر بچنِ سُبھاکھِیا --5--
---- ਸਾਚੈ ਘਰਿ ਸਾਚੈ ਰਖੇ
ਗੁਰ ਬਚਨਿ ਸੁਭਾਖਿਆ ॥੫॥

منمُکھ کءُ آلسُ گھنو
پھاتھے اوجاڑی --
---- ਮਨਮੁਖ ਕਉ ਆਲਸੁ ਘਣੋ
ਫਾਥੇ ਓਜਾੜੀ ॥

پھاتھا چُگےَ نِت چوگڑی
لگِ بنّدھُ وِگاڑی --
---- ਫਾਥਾ ਚੁਗੈ ਨਿਤ ਚੋਗੜੀ
ਲਗਿ ਬੰਧੁ ਵਿਗਾੜੀ ॥

گُر پرسادی مُکتُ ہوءِ
ساچے نِج تاڑی --6--
---- ਗੁਰ ਪਰਸਾਦੀ ਮੁਕਤੁ ਹੋਇ
ਸਾਚੇ ਨਿਜ ਤਾੜੀ ॥੬॥

انہتِ لالا بیدھِیا
پّربھ ہیتِ پِیاری --
---- ਅਨਹਤਿ ਲਾਲਾ ਬੇਧਿਆ
ਪ੍ਰਭ ਹੇਤਿ ਪਿਆਰੀ ॥

بِنُ ساچے جیءُ جلِ بلءُ
جھوُٹھے ویکاری --
---- ਬਿਨੁ ਸਾਚੇ ਜੀਉ ਜਲਿ ਬਲਉ
ਝੂਠੇ ਵੇਕਾਰੀ ॥

بادِ کارا سبھِ چھوڈِییا
ساچی ترُ تاری --7--
---- ਬਾਦਿ ਕਾਰਾ ਸਭਿ ਛੋਡੀਆ
ਸਾਚੀ ਤਰੁ ਤਾਰੀ ॥੭॥

جِنی نامُ وِسارِیا
تِنا ٹھئُر ن ٹھاءُ --
---- ਜਿਨੀ ਨਾਮੁ ਵਿਸਾਰਿਆ
ਤਿਨਾ ਠਉਰ ਨ ਠਾਉ ॥

لالے لالچُ تیاگیا پائِیا ہرِ ناءُ --	----	ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥
تُو بکھسہِ[1] تا میلِ لیہِ نانکُ بلِ جاءُ --8--4-- | [1]بخشہِ-	----	ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
لالے گاربُ چھوڑِیا گُر کے بھے سہجِ سُبھائی --	----	ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥
لالے کھسمُ[1] پچھاݨِیا وڈی وڈِیائی -- | [1]خصمُ-	----	ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥
کھسمِ[1] ملِۓ سُکھُ پائِیا کِیمتِ[2] کہݨُ ن جائی --1-- | [1]خصمِ- [2]قیمتِ-	----	ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥
لالا گولا کھسم[1] کا کھسمے[2] وڈِیائی -- | [1]خصمِ- [2]خصمے-	----	ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥
گُر پرسادی اُبرے ہرِ کی سرݨائی --1-- رہاءُ --	----	ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥
لالے نو سِرِ کار ہے دھُرِ کھسمِ[1] پھُرمائی[2] -- | [1]خصمِ- [2]فُرمائِی-	----	ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥
لالے ہُکمُ[1] پچھاݨِیا سدا رہے رجائی[2] -- | [1]حُکمُ- [2]رضائِی-	----	ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥

آپے مِیرا بکھسِ[1] لۓ وڑی وڈِیائی ــ2ــ | [1] بخشِ ـ	----	ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥
آپِ سچا سبھُ سچُ ہےَ گُر سبدِ بُجھائی ــ	----	ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥
تیری سیوا سو کرے جِس نو لَیہِ تُو لائی ــ	----	ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥
بِنُ سیوا کنےَ ن پاِئیا دُوجےَ بھرمِ کھُیائی ــ3ــ	----	ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥
سو کِءُ منہُ وِسارِیۓَ نِت دیوےَ چڑےَ سواِئیا ــ	----	ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥
جیءُ پِنّڈُ سبھُ تِس دا ساہُ تنےَ وِچ پاِئیا ــ	----	ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥
جا کّرِپا کرے تا سیوِیۓَ سیوِ سچِ سماِئیا ــ4ــ	----	ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥
لالا سو جِیوتُ مرےَ مرِ وِچہُ آپُ گواۓ ــ	----	ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥
بنّدھن تُوٹہِ مُکتِ ہوءِ ترِّسنا اگنِ بُجھاۓ ــ	----	ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥

سبھ مہِ نامُ نِدھانُ ہےَ
گُرمُکھِ کو پاۓ --5--

ਸਭ ਮਹਿ ਨਾਮੁ ਨਿਧਾਨੁ ਹੈ
ਗੁਰਮੁਖਿ ਕੋ ਪਾਏ ॥੫॥

لالے وِچِ گُنُ کِچھُ نہی
لالا او گنِیارُ --

ਲਾਲੇ ਵਿਚਿ ਗੁਣੁ ਕਿਛੁ ਨਹੀ
ਲਾਲਾ ਅਵਗਣਿਆਰੁ ॥

تُدھُ جیوڈُ داتا کو نہی
تُو بکھسنہارُ[1] -- | [1]بخشنہار-

ਤੁਧੁ ਜੇਵਡੁ ਦਾਤਾ ਕੋ ਨਹੀ
ਤੂ ਬਖਸਣਹਾਰੁ ॥

تیرا ہُکمُ[1] لالا منّنے
ایہ کرنی سارُ --6-- | [1]حکم-

ਤੇਰਾ ਹੁਕਮੁ ਲਾਲਾ ਮੰਨੇ
ਏਹ ਕਰਣੀ ਸਾਰੁ ॥੬॥

گُرُ ساگرُ انمّرِت سرُ
جو اِچھے سو پھلُ پاۓ --

ਗੁਰੁ ਸਾਗਰੁ ਅੰਮ੍ਰਿਤ ਸਰੁ
ਜੋ ਇਛੇ ਸੋ ਫਲੁ ਪਾਏ ॥

نامُ پدارتھُ امرُ ہےَ
ہِردےَ منّنِ وساۓ --

ਨਾਮੁ ਪਦਾਰਥੁ ਅਮਰੁ ਹੈ
ਹਿਰਦੈ ਮੰਨਿ ਵਸਾਏ ॥

گُر سیوا سدا سُکھُ ہےَ
جِس نو ہُکمُ[1] مناۓ --7-- | [1]حکم-

ਗੁਰ ਸੇਵਾ ਸਦਾ ਸੁਖੁ ਹੈ
ਜਿਸ ਨੋ ਹੁਕਮੁ ਮਨਾਏ ॥੭॥

سُئِنا رُپا سبھ دھاتُ ہےَ
ماٹی رلِ جائی --
Page# [1012]
ਸੁਇਨਾ ਰੁਪਾ ਸਭ ਧਾਤੁ ਹੈ
ਮਾਟੀ ਰਲਿ ਜਾਈ ॥

بِنُ ناوےَ نالِ ن چلئی
ستِگُرِ بُوجھ بُجھائی --

ਬਿਨੁ ਨਾਵੈ ਨਾਲਿ ਨ ਚਲਈ
ਸਤਿਗੁਰਿ ਬੂਝ ਬੁਝਾਈ ॥

نانکؑ نامِ رتے سے نِرملے ساچےَ رہے سمائی --8--5--	----	ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥੮॥੫॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
ہُکمُ[1] بھِئیا رہنٹا نہی دھُرِ پھاٹے چِیرےَ -- | [1]حُکمُ-	----	ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥
ایہُ منُ اوگنٹِ بادھِیا سہُ دیہ سرِیرےَ --	----	ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥
پُورےَ گُرِ بکھسائِیئہِ[1] سبھِ گُنہ پھکیرےَ[2] --1-- | [1]بخشائِیئہِ- [2]فقِیرےَ-	----	ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥
کِءُ رہیئےَ اُٹھِ چلنٹا بُجھُ سبدنِبیچارا --	----	ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥
جِسُ تُوٗ میلہِ سوٗ ملےَ دھُرِ ہُکمُ[1] اپارا --1-- رہاءُ -- | [1]حُکمُ-	----	ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥
جِءُ تُوٗ راکھہِ تِءُ رہا جوٗ دیہِ سُ کھاءُ --	----	ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥
جِءُ تُوٗ چلاوہِ تِءُ چلا مُکھِ انمّرِت ناءُ --	----	ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥
میرے ٹھاکُر ہتھِ وڈِیائِیا میلہِ منِ چاءُ --2--	----	ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥

کِیتا کِیا سالاہیۓ[1] کرِ دیکھےَ سوئی ــ ــ | [1]سالاحیۓ۔	----	ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥
جِنِ کِیا سو منِ وسےَ مےَ اورُ ن کوئی ــ ــ	----	ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥
سو ساچا سالاہیۓ[1] ساچی پتِ ہوئی ــ ــ3ــ ــ | [1]سالاحیۓ۔	----	ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥
پنّڈِتُ پڑِ ن پہُچئی بہُ آل جنّجالا[1] ــ ــ | [1]زنّجالا۔	----	ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥
پاپ پُنّن دُءِ سنّگمے کھُدھِیا جمکالا ــ ــ	----	ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥
وِچھوڑا بھءُ وِیسرےَ پُورا رکھوالا ــ ــ4ــ ــ	----	ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥
جِن کی لیکھےَ پتِ پوےَ سے پُورے بھائی ــ ــ	----	ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥
پُورے پُوری متِ ہےَ سچی وڈِیائی ــ ــ	----	ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥
دیدے توٹِ ن آوئی لےَ لےَ تھکِ پائی ــ ــ5ــ ــ	----	ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥

کھار سمُدّرُ ڈھنڈھولیۓَ اِکُ منِٹیا پاوےَ --	----	ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥
دُءِ دِن چارِ سُہاونٹا ماٹی تِسُ کھاوےَ --	----	ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥
گُرُ ساگرُ ستِ سیوِیۓَ دے توٹِ ن آوےَ --6--	----	ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥
میرے پّربھ بھاونِ سے اُوجلے سبھ مَیلُ بھرِیجےَ --	----	ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥
مَیلا اُوجلُ تا تھیۓَ پارس سنّگِ بھیجےَ --	----	ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥
ونّنی ساچے لال کی کِن کیمتِ[1] کیجےَ --7-- | [1]قیمتِ-	----	ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥
بھیکھی ہاتھ ن لبھئی تیرتھِ نہی دانے --	----	ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥
پُوچھ ءُبید پڑنّتِیا مُوٹھی وِنُڑ مانے --	----	ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥
نانک کیمتِ[1] سو کرے پُورا گُرُ گیانے --8--6-- | [1]قیمتِ-	----	ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥

منمُکھ لہرِ گھرُ تجِ وِگُوچے
اورا کے گھر ہیرے --

ਮਨਮੁਖੁ ਲਹਰਿ ਘਰੁ ਤਜਿ ਵਿਗੂਚੈ
ਅਵਰਾ ਕੇ ਘਰ ਹੇਰੈ ॥

گِرہ دھرمُ گواۓ ستِگُرُ ن بھیٹے
دُرمتِ گھُومن گھیرے --

ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ
ਦੁਰਮਤਿ ਘੂਮਨ ਘੇਰੈ ॥

دِسنّترُ بھوے پاٹھ پڑِ تھاکا
ترِسنا ہوءِ ودھیرے --

ਦਿਸੰਤਰੁ ਭਵੈ ਪਾਠ ਪੜਿ ਥਾਕਾ
ਤ੍ਰਿਸਨਾ ਹੋਇ ਵਧੇਰੈ ॥

کاچی پِنّڈی سبدُ ن چینے
اُدرُ بھرے جَیسے ڈھورے --1--

ਕਾਚੀ ਪਿੰਡੀ ਸਬਦੁ ਨ ਚੀਨੈ
ਉਦਰੁ ਭਰੈ ਜੈਸੇ ਢੋਰੈ ॥੧॥

بابا اَیسی روت روے سنّیاسی --

ਬਾਬਾ ਐਸੀ ਰਵਤ ਰਵੈ ਸੰਨਿਆਸੀ ॥

گُر کے سبدِ ایک لِو لاگی
تیرے نامِ رتے ترِپتاسی --1-- رہاءُ
--

ਗੁਰ ਕੈ ਸਬਦਿ ਏਕ ਲਿਵ ਲਾਗੀ
ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥

گھولی گیرُو رنگُ چڑائِیا
وستر بھیکھ بھیکھاری --

ਘੋਲੀ ਗੇਰੂ ਰੰਗੁ ਚੜਾਇਆ
ਵਸਤ੍ਰ ਭੇਖ ਭੇਖਾਰੀ ॥

کاپڑ پھارِ بنائی کھِنّتھا
جھولی مائِیادھاری --

ਕਾਪੜ ਫਾਰਿ ਬਨਾਈ ਖਿੰਥਾ
ਝੋਲੀ ਮਾਇਆਧਾਰੀ ॥

گھرِ گھرِ ماگے جگُ پربودھے
منِ اندھے پتِ ہاری --

ਘਰਿ ਘਰਿ ਮਾਗੈ ਜਗੁ ਪਰਬੋਧੈ
ਮਨਿ ਅੰਧੈ ਪਤਿ ਹਾਰੀ ॥

بھرمِ بھُلاݨا سبدُ ن چینَے
جُوۓ باجی[1] ہاری --2-- | [1]بازی-

ਭਰਮਿ ਭੁਲਾਣਾ ਸਬਦੁ ਨ ਚੀਨੈ
ਜੂਐ ਬਾਜੀ ਹਾਰੀ ॥੨॥

انترِ اگنِ ن گُر بِنُ بُوجھےَ
باہرِ پُوئر تاپےَ --

ਅੰਤਰਿ ਅਗਨਿ ਨ ਗੁਰ ਬਿਨੁ ਬੂਝੈ
ਬਾਹਰਿ ਪੂਅਰ ਤਾਪੈ ॥

گُر سیوا بِنُ بھگتِ ن ہووی
کِءُ کرِ چینسِ آپےَ --

Page# [1013]

ਗੁਰ ਸੇਵਾ ਬਿਨੁ ਭਗਤਿ ਨ ਹੋਵੀ
ਕਿਉ ਕਰਿ ਚੀਨਸਿ ਆਪੈ ॥

نِنّدا کرِ کرِ نرک نِواسی
انترِ آتم جاپےَ --

ਨਿੰਦਾ ਕਰਿ ਕਰਿ ਨਰਕ ਨਿਵਾਸੀ
ਅੰਤਰਿ ਆਤਮ ਜਾਪੈ ॥

اٹھسٹھِ تیرتھ بھرمِ وِگُوچہِ
کِءُ ملُ دھوپےَ پاپےَ --3--

ਅਠਸਠਿ ਤੀਰਥ ਭਰਮਿ ਵਿਗੂਚਹਿ
ਕਿਉ ਮਲੁ ਧੋਪੈ ਪਾਪੈ ॥੩॥

چھاݨی کھاکُ[1]بِبھُوت چڑھائی
مائِیا کا مگُ جوہےَ -- | [1]خاکُ-

ਛਾਣੀ ਖਾਕੁ ਬਿਭੂਤ ਚੜਾਈ
ਮਾਇਆ ਕਾ ਮਗੁ ਜੋਹੈ ॥

انترِ باہرِ ایکُ ن جاݨےَ
ساچُ کہے تے چھوہےَ --

ਅੰਤਰਿ ਬਾਹਰਿ ਏਕੁ ਨ ਜਾਣੈ
ਸਾਚੁ ਕਹੇ ਤੇ ਛੋਹੈ ॥

پاٹھُ پڑھے مُکھِ جھُوٹھو بولےَ
نِگُرے کی متِ اوہےَ --

ਪਾਠੁ ਪੜੈ ਮੁਖਿ ਝੂਠੋ ਬੋਲੈ
ਨਿਗੁਰੇ ਕੀ ਮਤਿ ਓਹੈ ॥

نامُ ن جپئی کِءُ سُکھُ پاوےَ
بِنُ ناوےَ کِءُ سوہےَ --4--

ਨਾਮੁ ਨ ਜਪਈ ਕਿਉ ਸੁਖੁ ਪਾਵੈ
ਬਿਨੁ ਨਾਵੈ ਕਿਉ ਸੋਹੈ ॥੪॥

مُونڈُ مُڈاءِ جٹا سِکھ بادھی
مونِ رہے ابھِمانا --

ਮੂੰਡੁ ਮੁਡਾਇ ਜਟਾ ਸਿਖ ਬਾਧੀ
ਮੋਨਿ ਰਹੈ ਅਭਿਮਾਨਾ ॥

منُویا ڈولے دہ دِس دھاوے
بِنُ رت آتم گیانا --

ਮਨੂਆ ਡੋਲੈ ਦਹ ਦਿਸ ਧਾਵੈ
ਬਿਨੁ ਰਤ ਆਤਮ ਗਿਆਨਾ ॥

انمّرِتُ چھوڈِ مہا بِکھُ پیوے
مائِیا کا دیوانا --

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ
ਮਾਇਆ ਕਾ ਦੇਵਾਨਾ ॥

کِرتُ ن مِٹئی ہُکمُ[1] ن بُوجھے
پسُویا ماہِ سمانا --5-- | [1]حکم-

ਕਿਰਤੁ ਨ ਮਿਟਈ ਹੁਕਮੁ ਨ ਬੂਝੈ
ਪਸੂਆ ਮਾਹਿ ਸਮਾਨਾ ॥੫॥

ہاتھ کمنڈلُ کاپڑِیا
منِ ترِسنا اُپجی بھاری --

ਹਾਥ ਕਮੰਡਲੁ ਕਾਪੜੀਆ
ਮਨਿ ਤ੍ਰਿਸਨਾ ਉਪਜੀ ਭਾਰੀ ॥

اِسترّی تجِ کرِ کامِ وِیاپِیا
چِتُ لائِیا پر ناری --

ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ
ਚਿਤੁ ਲਾਇਆ ਪਰ ਨਾਰੀ ॥

سِکھ کرے کرِ سبدُ ن چینے
لنپٹُ ہے باجاری[1] -- | [1]بازاری-

ਸਿਖ ਕਰੇ ਕਰਿ ਸਬਦੁ ਨ ਚੀਨੈ
ਲੰਪਟੁ ਹੈ ਬਾਜਾਰੀ ॥

انترِ بِکھُ باہرِ نِبھراتی
تا جمُ کرے کھُیاری[1] --6-- | [1]خُیاری-

ਅੰਤਰਿ ਬਿਖੁ ਬਾਹਰਿ ਨਿਭਰਾਤੀ
ਤਾ ਜਮੁ ਕਰੇ ਖੁਆਰੀ ॥੬॥

سو سنّنِیاسی جو ستِگُر سیوے
وِچہُ آپُ گواۓ --

ਸੋ ਸੰਨਿਆਸੀ ਜੋ ਸਤਿਗੁਰ ਸੇਵੈ
ਵਿਚਹੁ ਆਪੁ ਗਵਾਏ ॥

چھادن بھوجن کی آس ن کرئی اچِنّتُ ملےَ سو پاۓ --	----	ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥
بکےَ ن بولےَ کھِما دھنُ سنّگرہےَ تامسُ نامِ جلاۓ --	----	ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥
دھنُ گِرہی سنّنِیاسی جوگی جِ ہرِ چرݨی چِتُ لاۓ --7--	----	ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥
آس نِراس رہےَ سنّنِیاسی ایکسُ سِءُ لِو لاۓ --	----	ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥
ہرِ رسُ پیِوےَ تا ساتِ آوےَ نِج گھرِ تاڑی لاۓ --	----	ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥
منُویا ن ڈولےَ گُرمُکھِ بُوجھےَ دھاوتُ ورجِ رہاۓ --	----	ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥
گ٘رِہُ سرِیرُ گُرمتی کھوجے نامُ پدارتھُ پاۓ --8--	----	ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥
ب٘رہما بِسنُ مہیسُ سریسٹ نامِ رتے وِیچاری --	----	ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥
کھاݨی باݨی گگن پتالی جنّتا جوتِ تُماری --	----	ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥

سبھِ سُکھ مُکتِ نام دھُنِ باݨی سچُ نامُ اُر دھاری --	----	ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥
نام بِنا نہی چھُوٹسِ نانک ساچی ترُ تُو تاری --9--7--	----	ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
مات پِتا سنّجوگِ اُپاۓ رکتُ بِنّدُ مِلِ پِنّڈُ کرے --	----	ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥
انّترِ گربھ اُردھِ لِو لاگی سو پّربھُ سارے داتِ کرے --1--	----	ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥
سنّسارُ بھوجلُ کِءُ ترےَ --	----	ਸੰਸਾਰੁ ਭਵਜਲੁ ਕਿਉ ਤਰੈ ॥
گُرمُکھِ نامُ نِرنّجنُ پائیۓَ اپھرِئو بھارُ اپھارُ ٹرےَ --1-- رہاءُ --	----	ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥
تے گُݨ وِسرِ گۓ اپرادھی مےَ بئُرا کِیا کرءُ ہرے --	----	ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥
تُو داتا دئِیالُ سبھےَ سِرِ اہِنِسِ داتِ سمارِ کرے --2--	----	ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥
چارِ پدارتھ لےَ جگِ جنمِیا سِو سکتی گھرِ واسُ دھرے --	----	ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥

لاگی بھُوکھ مائِیا مگُ جوہے مُکتِ پدارتھُ موہِ کھرے --3--	----	ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
کرنٗ پلاو کرے نہی پاوے اِت اُت ڈھوڈھت تھاکِ پرے --	Page# [1014]	ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
کامِ کرودھِ اہنّکارِ وِیاپے کُوڑ کُٹنّب سِءُ پرِیت کرے --4--	----	ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
کھاوے بھوگے سُنٗ سُنٗ دیکھے پہرِ دِکھاوے کال گھرے --	----	ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
بِنُ گُر سبد ن آپُ پچھانٗے بِنُ ہرِ نام ن کالُ ٹرے --5--	----	ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
جیتا موہُ ہئُمےَ کرِ بھُولے میری میری کرتے چھِینِ کھرے --	----	ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
تنُ دھنُ بنسے سہسے سہسا پھِرِ پچھُتاوے مُکھِ دھُورِ پرے --6--	----	ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
بِردھِ بھئِیا جوبنُ تنُ کھِسیا کپھُ کنّٹھُ بِرُودھو نَینہُ نیرُ ڈھرے --	----	ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
چرنٗ رہے کر کنّپنٗ لاگے ساکت رامُ ن رِدے ہرے --7--	----	ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥

سُرتِ گئی کالی ہُو دھئُلے
کِسےَ ن بھاوےَ رکھِئو گھرے --

ਸੁਰਤਿ ਗਈ ਕਾਲੀ ਹੂ ਧਉਲੇ
ਕਿਸੈ ਨ ਭਾਵੈ ਰਖਿਓ ਘਰੇ ॥

بِسرت نام اَیسے دوکھ لاگہِ
جمُ مارِ سمارے نرکِ کھرے --8--

ਬਿਸਰਤ ਨਾਮ ਐਸੇ ਦੋਖ ਲਾਗਹਿ
ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥

پُورب جنم کو لیکھُ ن مِٹئی
جنمِ مرےَ کا کءُ دوسُ دھرے --

ਪੂਰਬ ਜਨਮ ਕੋ ਲੇਖੁ ਨ ਮਿਟਈ
ਜਨਮਿ ਮਰੈ ਕਾ ਕਉ ਦੋਸੁ ਧਰੇ ॥

بِنُ گُر بادِ جیوݨُ ہورُ مرݨا
بِنُ گُر سبدےَ جنمُ جرے --9--

ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ
ਬਿਨੁ ਗੁਰ ਸਬਦੈ ਜਨਮੁ ਜਰੇ ॥੯॥

کھُسی[1] کھُیار[2] بھئے رس بھوگݨ
پھوکٹ کرم وِکار کرے -- | [1]خُشی- [2]خُیار-

ਖੁਸੀ ਖੁਆਰ ਭਏ ਰਸ ਭੋਗਣ
ਫੋਕਟ ਕਰਮ ਵਿਕਾਰ ਕਰੇ ॥

نامُ بِسارِ لوبھِ مُولُ کھوئِئو
سِرِ دھرم راءِ کا ڈنّڈُ پرے --10--

ਨਾਮੁ ਬਿਸਾਰਿ ਲੋਭਿ ਮੂਲੁ ਖੋਇਓ
ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥

گُرمُکھِ رام نام گُݨ گاوہِ
جا کءُ ہرِ پرّبھُ ندرِ کرے --

ਗੁਰਮੁਖਿ ਰਾਮ ਨਾਮ ਗੁਣ ਗਾਵਹਿ
ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥

تے نِرمل پُرکھ اپرنّپر پُورے
تے جگ مہِ گُر گووِنّد ہرے --11--

ਤੇ ਨਿਰਮਲ ਪੁਰਖ ਅਪਰੰਪਰ ਪੂਰੇ
ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥

ہرِ سِمرہُ گُر بچن سمارہُ
سنّگتِ ہرِ جن بھاءُ کرے --

ਹਰਿ ਸਿਮਰਹੁ ਗੁਰ ਬਚਨ ਸਮਾਰਹੁ
ਸੰਗਤਿ ਹਰਿ ਜਨ ਭਾਉ ਕਰੇ ॥

ہرِ جن گرُ پردھانُ دُیارےَ
نانکؑ تِن جن کی ریݨُ ہرے

ਹਰਿ ਜਨ ਗੁਰੁ ਪਰਧਾਨੁ ਦੁਆਰੈ
ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥

--8--12--

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

مارُو کاپھی مہلا[1] 1 گھرُ 2 -- | [1]محلا-

ਮਾਰੂ ਕਾਫੀ ਮਹਲਾ ੧ ਘਰੁ ੨ ॥

آوءُ ونّجءُ ڈُنّمݨی
کِتی مِتّر کرےءُ --

ਆਵਉ ਵੰਞਉ ਡੁੰਮਣੀ
ਕਿਤੀ ਮਿਤ੍ਰ ਕਰੇਉ ॥

سا دھن ڈھوئی ن لہےَ
واڈھی کِءُ دھِیرےءُ --1--

ਸਾ ਧਨ ਢੋਈ ਨ ਲਹੈ
ਵਾਢੀ ਕਿਉ ਧੀਰੇਉ ॥੧॥

مَیڈا منُ رتا
آپنڑے پِر نال --

ਮੈਡਾ ਮਨੁ ਰਤਾ
ਆਪਨੜੇ ਪਿਰ ਨਾਲਿ ॥

ہءُ گھولِ گھُمائی کھنّنیۓَ کِیتی
ہِکؑ بھوری ندرِ نِہالِ --1-- رہاءُ --

ਹਉ ਘੋਲਿ ਘੁਮਾਈ ਖੰਨੀਐ ਕੀਤੀ
ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥

پیئِیئڑےَ ڈوہاگݨی
ساہُرڑےَ کِءُ جاءُ --

ਪੇਈਅੜੈ ਡੋਹਾਗਣੀ
ਸਾਹੁਰੜੈ ਕਿਉ ਜਾਉ ॥

مےَ گلِ اَئُگݨ مُٹھڑی
بِنُ پِر جھُورِ مراءُ --2--

ਮੈ ਗਲਿ ਅਉਗਣ ਮੁਠੜੀ
ਬਿਨੁ ਪਿਰ ਝੂਰਿ ਮਰਾਉ ॥੨॥

پیئِیئڑےَ پِرُ سنّملا
ساہُرڑےَ گھرِ واسُ --

ਪੇਈਅੜੈ ਪਿਰੁ ਸੰਮਲਾ
ਸਾਹੁਰੜੈ ਘਰਿ ਵਾਸੁ ॥

سُکھِ سونّدھِ سوہاگنٹی پِرُ پائِیا گُنٹتاسُ --3--	----	ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥
لیپھُ[1] نِہالی پٹ کی کاپڑُ انّگِ بنٹاءِ -- | [1]لیفُ-	----	ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥
پِرُ مُتی ڈوہاگنٹی تِن ڈُکھی رَینٹِ وِہاءِ --4--	----	ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥
کِتی چکھءُ ساڈڑے کِتی ویس کرےءُ --	----	ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥
پِر بِنُ جوبنُ بادِ گئِئمُ واڈھی جھوُریدی جھوُرےءُ --5--	Page# [1015]	ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥
سچے سنّدا سدڑا[1] سُنٹیۓَ گُر وِیچارِ -- | [1]صدڑا-	----	ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥
سچے سچا بَیہنٹا ندری ندرِپیارِ --6--	----	ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥
گِیانی انّجنُ سچ کا ڈیکھے ڈیکھنٹہارُ --	----	ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥
گُرمُکھِ بُوجھے جانٹیۓَ ہئُمےَ گربُ نِوارِ --7--	----	ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥

تءُ بھاونِ تءُ جیہیا
مُو جیہیا کِتییاہ --

ਤਉ ਭਾਵਨਿ ਤਉ ਜੇਹੀਆ
ਮੂ ਜੇਹੀਆ ਕਿਤੀਆਹ ॥

نانکؑ ناہُ ن وِچھُڑے
تِن سچے رتڑِییاہ --8--1--9--

ਨਾਨਕ ਨਾਹੁ ਨ ਵੀਛੁੜੈ
ਤਿਨ ਸਚੈ ਰਤੜੀਆਹ ॥੮॥੧॥੯॥

مارُو مہلا[1] 1 -- | محلا[1]

ਮਾਰੂ ਮਹਲਾ ੧ ॥

نا بھَینْا بھرجائیا
نا سے سسُڑِییاہ --

ਨਾ ਭੈਣਾ ਭਰਜਾਈਆ
ਨਾ ਸੇ ਸਸੁੜੀਆਹ ॥

سچا ساکُ ن تُٹئی
گُرُ میلے سہییاہ --1--

ਸਚਾ ਸਾਕੁ ਨ ਤੁਟਈ
ਗੁਰੁ ਮੇਲੇ ਸਹੀਆਹ ॥੧॥

بلِہاری گُر آپنْے
سد بلِہارے جاءُ --

ਬਲਿਹਾਰੀ ਗੁਰ ਆਪਣੇ
ਸਦ ਬਲਿਹਾਰੈ ਜਾਉ ॥

گُر بِنُ ایتا بھوِ تھکی
گُرِ پِرُ میلِمُ دِتمُ مِلاءِ --1-- رہاءُ --

ਗੁਰ ਬਿਨੁ ਏਤਾ ਭਵਿ ਥਕੀ
ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥
ਰਹਾਉ ॥

پھُپھی نانی ماسیا
دیر جیٹھانڑِییاہ --

ਫੁਫੀ ਨਾਨੀ ਮਾਸੀਆ
ਦੇਰ ਜੇਠਾਨੜੀਆਹ ॥

آونِ وّنجنِ نا رہنِ
پُور بھرے پہییاہ --2--

ਆਵਨਿ ਵੰਞਨਿ ਨਾ ਰਹਨਿ
ਪੂਰ ਭਰੇ ਪਹੀਆਹ ॥੨॥

ماموں تےَ مامانْیا
بھائِر باپ ن ماءُ --

ਮਾਮੇ ਤੈ ਮਾਮਾਣੀਆ
ਭਾਇਰ ਬਾਪ ਨ ਮਾਉ ॥

ساتھ لڈے تِن ناٹھیا بھیڑ گھنّی دریِیاءُ --3--	----	ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥
ساچءُ رنگِ رنگاولو سکھی ہمارو کنّتُ --	----	ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥
سچِ وِچھوڑا نا تھیئےَ سو سہُ رنگِ رونّتُ --4--	----	ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥
سبھے رُتی چنگیِیا جِتُ سچے سِءُ نیہُ --	----	ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥
سا دھن کنّتُ پچھانڑیا سُکھِ سُتی نِسِ ڈیہُ --5--	----	ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥
پتنِ کُوکے پاتنّی ونّجہُ دھرُکِ وِلاڑِ --	----	ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥
پارِ پونّدڑے ڈِٹھُ مےَ ستِگُر بوہِتھِ چاڑِ --6--	----	ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥
ہِکنی لدِیا ہِکِ لدِ گئے ہِکِ بھارے بھر نالِ --	----	ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥
جنی سچُ ونّجیا سے سچے پربھ نالِ --7--	----	ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥

نا ہم چنگے آکھیٔہ بُرا ن دِسے کوءِ --	----	ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥
نانک ہئُمےَ مارِیۓَ سچے جیہڑا سوءِ --8--2--10--	----	ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
نا جاݨا مُورکھُ ہےَ کوئی نا جاݨا سِیاݨا --	----	ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
سدا ساہِب[1] کےَ رنّگے راتا اندِنُ نامُ وکھاݨا --1-- | [1]صاحِب-	----	ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
بابا مُورکھُ ہا ناوےَ بلِ جاءُ --	----	ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
تُو کرتا تُو دانا بِینا تیرےَ نامِ تراءُ --1-- رہاءُ --	----	ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
مُورکھُ سِیاݨا ایکُ ہےَ ایک جوتِ دُءِ ناءُ --	----	ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
مُورکھا سِرِ مُورکھُ ہےَ جِ منّنے ناہی ناءُ --2--	----	ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
گُر دُیارےَ ناءُ پائیۓَ بِنُ ستِگُر پلےَ ن پاءِ --	----	ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥

ستِگُر کے بھاݨے مَنِ وسے تا اہِنِس رہے لِو لاءِ --3--	----	ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
راجن٘ رنّگن٘ رُوپن٘ مالن٘ جوبنُ تے جُویاری --	----	ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
ہُکمی[1] بادھے پاسے کھیلہِ چئُپڑِ ایکا ساری --4-- | [1]حُکمی-	----	ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
جگِ چتُرُ سِیاݨا بھرمِ بھُلاݨا ناءُ پنّڈِت پڑہِ گاواری --	----	ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
ناءُ وِسارہِ.بیدُ سمالہِ بِکھُ بھُولے لیکھاری --5--	----	ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
کلر کھیتی ترور کنّٹھے باگا پہِرہِ کجلُ جھرے --	----	ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
ایہُ سنّسارُ تسے کی کوٹھی جو پَیسے سو گربِ جرے --6--	Page# [1016]	ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
ریتِ راجے کہا سباۓ دُہُ انّترِ سو جاسی --	----	ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
کہت نانکُ گُر سچے کی پئُڑی رہسی الکھُ نِواسی --7--3--11--	----	ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
مارُو مہلا[1] 3 گھرُ 5 اسٹپدی | [1]محلا-	----	ਮਾਰੂ ਮਹਲਾ ੩ ਘਰੁ ੫ ਅਸਟਪਦੀ

ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
جِس نو پریمُ منّنِ وساۓ --	----	ਜਿਸ ਨੋ ਪ੍ਰੇਮੁ ਮੰਨਿ ਵਸਾਏ ॥
ساچےَ سبدِ سہجِ سُبھاۓ --	----	ਸਾਚੈ ਸਬਦਿ ਸਹਜਿ ਸੁਭਾਏ ॥
ایہا ویدن سوئی جانڑےَ اورُ کِ جانڑےَ کاری جیءُ --1--	----	ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥
آپے میلے آپ مِلاۓ --	----	ਆਪੇ ਮੇਲੇ ਆਪਿ ਮਿਲਾਏ ॥
آپنڑا پِیارُ آپے لاۓ --	----	ਆਪਣਾ ਪਿਆਰੁ ਆਪੇ ਲਾਏ ॥
پریم کی سار سوئی جانڑےَ جِس نو ندرِ تُماری جیءُ --1-- رہاءُ --	----	ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥
دِب دِرِسٹِ جاگےَ بھرمُ چُکاۓ --	----	ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥
گُر پرسادِ پرم پدُ پاۓ --	----	ਗੁਰ ਪਰਸਾਦਿ ਪਰਮ ਪਦੁ ਪਾਏ ॥
سو جوگی اِہ جُگتِ پچھانڑےَ گُر کےَ سبدِ بیچاری جیءُ --2--	----	ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥
سنّجوگی دھن پِر میلا ہووےَ --	----	ਸੰਜੋਗੀ ਧਨ ਪਿਰ ਮੇਲਾ ਹੋਵੈ ॥
گُرمتِ وِچہُ دُرمتِ کھووےَ --	----	ਗੁਰਮਤਿ ਵਿਚਹੁ ਦੁਰਮਤਿ ਖੋਵੈ ॥
رنّگ سِءُ نِت رلِیا مانڑےَ اپنڑے کنّت پِیاری جیءُ --3--	----	ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥
ستِگُر باجھہُ وَیدُ ن کوئی --	----	ਸਤਿਗੁਰ ਬਾਝਹੁ ਵੈਦੁ ਨ ਕੋਈ ॥
آپے آپ نِرنّجنُ سوئی --	----	ਆਪੇ ਆਪਿ ਨਿਰੰਜਨੁ ਸੋਈ ॥

ستگر ملئے مرے منّدا ہووے گیان بیچاری جی ء --4--	----	ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥
ایہ سبدُ سارُ جس نو لائے --	----	ਏਹੁ ਸਬਦੁ ਸਾਰੁ ਜਿਸ ਨੋ ਲਾਏ ॥
گرمکھ ترِسنا بھکھ گوائے --	----	ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥
آپن لیا کچھو ن پائیئے کر کرپا کل دھاری جی ء --5--	----	ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥
اگم نگمُ ستگرو دکھائیا --	----	ਅਗਮ ਨਿਗਮੁ ਸਤਿਗੁਰੂ ਦਿਖਾਇਆ ॥
کر کرپا اپنے گھر آئیا --	----	ਕਰਿ ਕਿਰਪਾ ਅਪਨੈ ਘਰਿ ਆਇਆ ॥
انجن ماہ نرنجنُ جاتا جن کؤ ندر تمُاری جی ء --6--	----	ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥
گرمکھ ہووے سو تتّ پائے --	----	ਗੁਰਮੁਖਿ ਹੋਵੈ ਸੋ ਤਤੁ ਪਾਏ ॥
آپنا آپ وچہ گوائے --	----	ਆਪਣਾ ਆਪੁ ਵਿਚਹੁ ਗਵਾਏ ॥
ستگر باجھہ سبھ دھندھ کماوے ویکھہ من وچاری جی ء --7--	----	ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥
اک بھرم بھولے پھرہ اہنکاری --	----	ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥
اکنا گرمکھ ہئمے ماری --	----	ਇਕਨਾ ਗੁਰਮੁਖਿ ਹਉਮੈ ਮਾਰੀ ॥
سچے سبد رتے بیراگی ہور بھرم بھلے گاواری جی ء --8--	----	ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥
گرمکھ جنی نام ن پائیا --	----	ਗੁਰਮੁਖਿ ਜਿਨੀ ਨਾਮੁ ਨ ਪਾਇਆ ॥

منمُکھِ برتھا جنمُ گوائِیا ۔۔	----	ਮਨਮੁਖਿ ਬਿਰਥਾ ਜਨਮੁ ਗਵਾਇਆ ॥
اگےَ وِنُ ناوےَ کو بیلی ناہی بُوجھےَ گُر بیچاری جیءُ ۔۔9۔۔	----	ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥
انّرِت نامُ سدا سُکھداتا ۔۔	----	ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥
گُرِ پُورےَ جُگ چارے جاتا ۔۔	----	ਗੁਰਿ ਪੂਰੈ ਜੁਗ ਚਾਰੇ ਜਾਤਾ ॥
جِسُ تُو دیوہِ سوئی پاۓ نانک تتُ بیچاری جیءُ ۔۔10۔۔1۔۔	----	ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥
مارُو مہلا[1] 5 گھرُ 3 اسٹپدِیا | محلا[1]	----	ਮਾਰੂ ਮਹਲਾ ੫ ਘਰੁ ੩ ਅਸਟਪਦੀਆ
ੴ ستِگُر پ٘رسادِ ۔۔	Page# [1017]	ੴ ਸਤਿਗੁਰ ਪ੍ਰਸਾਦਿ ॥
لکھ چئُراسیِہ بھ٘رمتے بھ٘رمتے دُلبھ جنمُ اب پائِئو ۔۔1۔۔	----	ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥
رے مُوڑے تُو ہوچھےَ رسِ لپٹائِئو ۔۔	----	ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥
انّرِتُ سنّگِ بستُ ہے تیرےَ بِکھیا سِءُ اُرجھائِئو ۔۔1۔۔ رہاءُ ۔۔	----	ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥
رتن جویہر بنجنِ آئِئو کالرُ لادِ چلائِئو ۔۔2۔۔	----	ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥
جِہ گھر مہِ تُدھ رہنا بسنا سو گھرُ چیِت ن آئِئو ۔۔3۔۔	----	ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥

اٹل اکھنّڈ پّراݨ سُکھدائی
اِک نِمکھ نہی تُجھُ گائِئو ـــ4ــ

ਅਟਲ ਅਖੰਡ ਪ੍ਰਾਣ ਸੁਖਦਾਈ
ਇਕ ਨਿਮਖ ਨਹੀ ਤੁਝੁ ਗਾਇਓ ॥੪॥

جہا جاݨا سو تھانُ وِسارِئو
اِک نِمکھ نہی منُ لائِئو ـــ5ــ

ਜਹਾ ਜਾਣਾ ਸੋ ਥਾਨੁ ਵਿਸਾਰਿਓ
ਇਕ ਨਿਮਖ ਨਹੀ ਮਨੁ ਲਾਇਓ ॥੫॥

پُتّر کلتّر گّرِہ دیکھِ سمگّری
اِس ہی مہِ اُرجھائِئو ـــ6ــ

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ
ਇਸ ਹੀ ਮਹਿ ਉਰਝਾਇਓ ॥੬॥

جِتُ کو لائِئو تِت ہی لاگا
تَیسے کرم کمائِئو ـــ7ــ

ਜਿਤੁ ਕੋ ਲਾਇਓ ਤਿਤ ਹੀ ਲਾਗਾ
ਤੈਸੇ ਕਰਮ ਕਮਾਇਓ ॥੭॥

جءُ بھِئو کّرِپالُ تا سادھسنّگُ پائِیا
جن نانک بّرہمُ دھِیائِئو ـــ8ــ1ــ

ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ
ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥

ماُرو مہلا[1] 5 ـــ | [1]محلاـ

ਮਾਰੂ ਮਹਲਾ ੫ ॥

کرِ انُگّرہُ راکھِ لِینو
بھِئو سادھو سنّگُ ـــ

ਕਰਿ ਅਨੁਗ੍ਰਹੁ ਰਾਖਿ ਲੀਨੋ
ਭਇਓ ਸਾਧੂ ਸੰਗੁ ॥

ہرِ نام رسُ رسنا اُچارےَ
مِسٹ گُوڑا رنّگُ ـــ1ــ

ਹਰਿ ਨਾਮ ਰਸੁ ਰਸਨਾ ਉਚਾਰੈ
ਮਿਸਟ ਗੂੜਾ ਰੰਗੁ ॥੧॥

میرے مان کو استھانُ ـــ

ਮੇਰੇ ਮਾਨ ਕੋ ਅਸਥਾਨੁ ॥

مِیت ساجن سکھا بنّدھپُ
انّترجامی جانُ ـــ1ــ رہاءُ ـــ

ਮੀਤ ਸਾਜਨ ਸਖਾ ਬੰਧਪੁ
ਅੰਤਰਜਾਮੀ ਜਾਨੁ ॥੧॥ ਰਹਾਉ ॥

سنّسار ساگرُ جِن اُپائِئو سرنِ پرّبھ کی گہی --	----	ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥
گر پرّسادی پرّبھُ ارادھے جمکنّکرُ کِچھُ ن کہی --2--	----	ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥
موکھ مُکتِ دُیارِ جا کےَ سنّت رِدا بھنڈارُ --	----	ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥
جیء جُگتِ سُجانڑُ سُیامی سدا راکھنڑہارُ --3--	----	ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥
دُوکھ درد کلیس بِنسہِ جِسُ بسےَ من ماہِ --	----	ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥
مِرتُ نرکُ استھان بِکھڑے بِکھُ ن پوہےَ تاہِ --4--	----	ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥
رِدھِ سِدھِ نو نِدھِ جا کےَ انّمرِتا پرواہ --	----	ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥
آدِ انّتے مدھِ پُورن اُوچ اگم اگاہ --5--	----	ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥
سِدھ سادھِک دیو مُنِ جن بید کرہِ اُچارُ --	----	ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥

سِمرِ سُیامی سُکھ سہجِ بھُنّچہِ نہی انّتُ پاراوارُ --6--	----	ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥
انِکَ پّراچھت مِٹہِ کھِن مہِ رِدےَ جپِ بھگوان --	----	ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥
پاونا تے مہا پاون کوٹِ دان اِسنان --7--	----	ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥
بل بُدھِ سُدھِ پرانڑ سربسُ سنّتنا کی راسِ --	----	ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥
بِسرُ ناہی نِمکھ من تے نانکَ کی ارداسِ[1] --8--2-- | [1]عرداسِ-	----	ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥
مارُو مہلا[1] 5 -- | [1]محلا-	----	ਮਾਰੂ ਮਹਲਾ ੫ ॥
سسترِ تیکھنڑِ کاٹِ ڈارِئو منِ ن کینو روسُ --	----	ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥
کاجُ اُیا کو لے سوارِئو تِلُ ن دِینو دوسُ --1--	----	ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥
من میرے رام رءُ نِت نِیتِ --	----	ਮਨ ਮੇਰੇ ਰਾਮ ਰਉ ਨਿਤ ਨੀਤਿ ॥
دئِیال دیو کّرِپال گوبِنّد سُنِ سنّتنا کی رِیتِ --1-- رہاءُ --	----	ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥

چرنؑ تلےَ اُگاہِ بَیسِئو سّرمُ ن رہِئو سرِیرِ --	----	ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥
مہا ساگرُ نہ وِیاپےَ کھِنہِ اُترِئو تیِرِ --2--	Page# [1018]	ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥
چنّدن اگر کپُور لیپن تِسُ سنّگے نہی پ٘رِیتِ --	----	ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥
بِسٹا مُوت٘ر کھودِ تِلُ تِلُ منِ ن منی بِپرِیتِ --3--	----	ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥੩॥
اُوچ نیِچ بِکار سُک٘رِت سنّلگن سبھ سُکھ چھت٘ر --	----	ਉਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥
مِت٘ر ست٘رُ ن کچھوُ جانےَ سرب جیء سمت --4--	----	ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥੪॥
کرِ پ٘رگاسُ پ٘رچنّڈ پ٘رگٹِئو انّدھکار بِناس --	----	ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ॥
پوِت٘ر اپوِت٘رہ کِرنؑ لاگے منِ ن بھئِئو بِکھادُ --5--	----	ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥੫॥
سِیت منّد سُگنّدھ چلِئو سرب تھان سمان --	----	ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥

جہا سا کِچھُ تہا لاگِئو تِلُ ن سنّکا مان --6--	----	ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥
سُبھاءِ ابھاءِ جُ نِکٹِ آوے سِیتُ تا کا جاءِ --	----	ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥
آپ پر کا کِچھُ ن جانڑے سدا سہجِ سُبھاءِ --7--	----	ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥੭॥
چرنڑ سرنڑ سناتھ اِہُ منُ رنّگِ راتے لال --	----	ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥
گوپال گُنڑ نِت گاءُ نانکُ بھۓ پّربھ کِرپال --8--3--	----	ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥
مارُو مہلا[1] 5 گھرُ 4 اسٹپدِیا | [1]محلا-	----	ਮਾਰੂ ਮਹਲਾ ੫ ਘਰੁ ੪ ਅਸਟਪਦੀਆ
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
چادنا چادنُ آگنِ پّربھ جیءُ انّترِ چادنا --1--	----	ਚਾਦਨਾ ਚਾਦਨੁ ਆਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥
آرادھنا ارادھنُ نِیکا ہرِ ہرِ نامُ ارادھنا --2--	----	ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥
تِیاگنا تِیاگنُ نِیکا کامُ کّرودھُ لوبھُ تِیاگنا --3--	----	ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥

ماگنا ماگنُ نِیکا
ہرِ جسُ گُر تے ماگنا ــ4ــ

ਮਾਗਨਾ ਮਾਗਨੁ ਨੀਕਾ
ਹਰਿ ਜਸੁ ਗੁਰ ਤੇ ਮਾਗਨਾ ॥੪॥

جاگنا جاگنُ نِیکا
ہرِ کِیرتن مہِ جاگنا ــ5ــ

ਜਾਗਨਾ ਜਾਗਨੁ ਨੀਕਾ
ਹਰਿ ਕੀਰਤਨ ਮਹਿ ਜਾਗਨਾ ॥੫॥

لاگنا لاگنُ نِیکا
گُر چرݨی منُ لاگنا ــ6ــ

ਲਾਗਨਾ ਲਾਗਨੁ ਨੀਕਾ
ਗੁਰ ਚਰਣੀ ਮਨੁ ਲਾਗਨਾ ॥੬॥

اِہ بِدھِ تِسہِ پراپتے
جا کےَ مستکِ بھاگنا ــ7ــ

ਇਹ ਬਿਧਿ ਤਿਸਹਿ ਪਰਾਪਤੇ
ਜਾ ਕੈ ਮਸਤਕਿ ਭਾਗਨਾ ॥੭॥

کہُ نانک تِسُ سبھُ کِچھُ نِیکا
جو پّربھ کی سرناگنا ــ8ــ1ــ4ــ

ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ
ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥

ماروٗ مہلا[1] 5 ــ | محلا[1]

ਮਾਰੂ ਮਹਲਾ ੫ ॥

آءُ جی تُوٗ آءُ ہمارےَ
ہرِ جسُ سّرون سُناونا ــ1ــ رہاءُ ــ

ਆਉ ਜੀ ਤੂ ਆਉ ਹਮਾਰੈ
ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥

تُدھُ آوت میرا منُ تنُ ہرِیا
ہرِ جسُ تُم سنّگِ گاونا ــ1ــ

ਤੁਧੁ ਆਵਤ ਮੇਰਾ ਮਨੁ ਤਨੁ ਹਰਿਆ
ਹਰਿ ਜਸੁ ਤੁਮ ਸੰਗਿ ਗਾਵਨਾ ॥੧॥

سنّت کّرِپا تے ہِردےَ واسےَ
دوٗجا بھاءُ مِٹاونا ــ2ــ

ਸੰਤ ਕ੍ਰਿਪਾ ਤੇ ਹਿਰਦੈ ਵਾਸੈ
ਦੂਜਾ ਭਾਉ ਮਿਟਾਵਨਾ ॥੨॥

بھگت دئِیا تے بُدھِ پرگاسےَ
دُرمتِ دوٗکھ تجاونا ــ3ــ

ਭਗਤ ਦਇਆ ਤੇ ਬੁਧਿ ਪਰਗਾਸੈ
ਦੁਰਮਤਿ ਦੂਖ ਤਜਾਵਨਾ ॥੩॥

درسنُ بھیٹت ہوت پُنیتا پُنرپ گربھِ ن پاونا --4--	----	ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥
نءُ ندھِ ردھِ سِدھِ پائی جو تُمرےَ منِ بھاونا --5--	----	ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥
سنّت بِنا مےَ تھاءُ ن کوئی اور ن سُوجھےَ جاونا --6--	----	ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥
موہِ نرگُن کءُ کوءِ ن راکھےَ سنّتا سنّگِ سماونا --7--	----	ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥
کہُ نانکُ گُرِ چلتُ دِکھائِیا من مدھے ہرِ ہرِ راونا --8--2--5--	----	ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥
مارُو مہلا[1] 5 -- | محلا[1]	----	ਮਾਰੂ ਮਹਲਾ ੫ ॥
جِیونا سپھل جِیون سُنِ ہرِ جپِ جپِ سد جِیونا --1-- رہاءُ --	Page# [1019]	ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥
پِیونا جِتُ منُ آگھاوےَ نامُ انمرِت رسُ پِیونا --1--	----	ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥
کھاونا جِتُ بھُوکھ ن لاگےَ سنّتوکھِ سدا ترِپتیِونا --2--	----	ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥

پَینٹا رکھُ پتِ پریسُر پھِر ناگے نہی تھِیونا ۔۔3۔۔	----	ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥
بھوگنا من مدھے ہرِ رسُ سنّتسنّگتِ مہِ لِیونا ۔۔4۔۔	----	ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥
بِنُ تاگے بِنُ سُوئی آنی منُ ہرِ بھگتی سنّگِ سِیونا ۔۔5۔۔	----	ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥
ماتِیا ہرِ رس مہِ راتے تِسُ بہُڑِ ن کبہُو اَئُکھِیونا ۔۔6۔۔	----	ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥
مِلِئو تِسُ سرب نِدھانا پ٘ربھِ ک٘رِپالِ جِسُ دِیونا ۔۔7۔۔	----	ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥
سُکھُ نانک سنّتن کی سیوا چرنْ سنّت دھوءِپِیونا	----	ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥
۔۔8۔۔3۔۔6۔۔		
مارُو مہلا[1] 5 گھرُ 8 انّجُلِیا | [1]محلا۔	----	ਮਾਰੂ ਮਹਲਾ ੫ ਘਰੁ ੮ ਅੰਜੁਲੀਆ
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
جِسُ گ٘رِہِ بہُتُ تِسےَ گ٘رِہِ چِنّتا ۔۔	----	ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥
جِسُ گ٘رِہِ تھوری سُ پھِرےَ بھ٘رمنّتا ۔۔	----	ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥

دُہو بِوستھا تے جو مُکتا سوئی سُہیلا بھالیئے --1--	----	ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥
گرِہ راج مہِ نرکُ اُداس کرودھا --	----	ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥
بہُ بِدھِ بید پاٹھ سبھِ سودھا --	----	ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥
دیہی مہِ جو رہے الِپتا تِس جن کی پُورن گھالیئے --2--	----	ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥
جاگت سُوتا بھرمِ وِگُوتا --	----	ਜਾਗਤ ਸੂਤਾ ਭਰਮਿ ਵਿਗੂਤਾ ॥
بِنُ گُر مُکتِ ن ہوئیئے مِیتا --	----	ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥
سادھسنگِ تُٹہِ ہءُ بندھن ایکو ایکُ نِہالیئے --3--	----	ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥
کرم کرے ت بندھا نہ کرے ت نِندا --	----	ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥
موہ مگن منُ وِیاپِیا چِندا --	----	ਮੋਹ ਮਗਨ ਮਨੁ ਵਿਆਪਿਆ ਚਿੰਦਾ ॥
گُر پرسادِ سُکھُ دُکھُ سم جانئے گھٹِ گھٹِ رامُ ہِیالیئے --4--	----	ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥
سنسارے مہِ سہسا بِیاپے --	----	ਸੰਸਾਰੈ ਮਹਿ ਸਹਸਾ ਬਿਆਪੈ ॥
اکتھ کتھا اگوچر نہی جاپے --	----	ਅਕਥ ਕਥਾ ਅਗੋਚਰ ਨਹੀ ਜਾਪੈ ॥
جِسہِ بُجھائے سوئی بُوجھے اوہ بالک واگی پالیئے --5--	----	ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥

چھوڈِ بہے تءُ چھُوٹے ناہی --	----	ਛੋਡਿ ਬਹੈ ਤਉ ਛੂਟੈ ਨਾਹੀ ॥
جءُ سنّچے تءُ بھءُ من ماہی --	----	ਜਉ ਸੰਚੈ ਤਉ ਭਉ ਮਨ ਮਾਹੀ ॥
اِس ہی مہِ جِس کی پت راکھے تِس سادھو چئُر ڈھالیۓ --6--	----	ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥
جو سُورا تِس ہی ہوءِ مرنا --	----	ਜੋ ਸੂਰਾ ਤਿਸ ਹੀ ਹੋਇ ਮਰਣਾ ॥
جو بھاگے تِس جونی پھرنا --	----	ਜੋ ਭਾਗੈ ਤਿਸੁ ਜੋਨੀ ਫਿਰਣਾ ॥
جو ورتاۓ سوئی بھل مانے بُجھِ ہُکمے[1] دُرمتِ جالیۓ --7-- | [1] حُکمے	----	ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥
جِتُ جِتُ لاوہِ تِتُ تِتُ لگنا --	----	ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
کرِ کرِ ویکھے اپنے جچنا --	----	ਕਰਿ ਕਰਿ ਵੇਖੈ ਅਪਣੇ ਜਚਨਾ ॥
نانک کے پُورن سُکھداتے تُو دیہِ ت نامُ سمالیۓ --8--1--7--	----	ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥
مارُو مہلا[1] 5 -- | [1] محلا	----	ਮਾਰੂ ਮਹਲਾ ੫ ॥
برکھےَ ہیٹھ سبھِ جنّت اِکٹھے --	----	ਬਿਰਖੈ ਹੇਠਿ ਸਭਿ ਜੰਤ ਇਕਠੇ ॥
اِکِ تتے اِکِ بولن مٹھے --	----	ਇਕਿ ਤਤੇ ਇਕਿ ਬੋਲਨਿ ਮਿਠੇ ॥
استُ اُدوتُ بھئِیا اُٹھِ چلے جِءُ جِءُ اَدھ وہانِیا --1--	----	ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
پاپ کریدڑ سرپر مُٹھے --	----	ਪਾਪ ਕਰੇਦੜ ਸਰਪਰ ਮੁਠੇ ॥
اجرائیلِ[1] پھڑے پھڑِ کُٹھے -- | [1] عزرائیل	----	ਅਜਰਾਈਲਿ ਫੜੇ ਫੜਿ ਕੁਠੇ ॥

دوجکِ¹ پاۓ سِرجݨہارے لیکھا منّگے باݨیا --2-- | ¹دوزکِ-	----	ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
سنّگِ ن کوئی بھئیا بیبا --	Page# [1020]	ਸੰਗਿ ਨ ਕੋਈ ਭਈਆ ਬੇਬਾ ॥
مالُ جوبنُ دھنُ چھوڈِ ویسا --	----	ਮਾਲੁ ਜੋਬਨੁ ਧਨੁ ਛੋਡਿ ਵਵੇਸਾ ॥
کرݨ کریم ن جاتو کرتا تِل پیڑے جِءُ گھاݨیا --3--	----	ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
کھُسِ کھُسِ لَیدا وستُ پرائی --	----	ਖੁਸਿ ਖੁਸਿ ਲੈਦਾ ਵਸਤੁ ਪਰਾਈ ॥
ویکھے سُݨے تیرے نالِ کھُدائی¹ -- | ¹خدائی-	----	ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
دُنیا لبِ پئیا کھات اندرِ اگلی گل ن جاݨیا --4--	----	ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
جمِ جمِ مرے مرے پھِر جنّمے --	----	ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
بہُت سجاءِ¹ پئیا دیسِ لنّمے -- | ¹سزاءِ-	----	ਬਹੁਤੁ ਸਜਾਇ ਪਇਆ ਦੇਸਿ ਲੰਮੈ ॥
جِنِ کیتا تِسے ن جاݨی اندھا تا دُکھُ سہے پراݨیا --5--	----	ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
کھالکُ¹ تھاوہُ بھُلا مُٹھا -- | ¹خالق-	----	ਖਾਲਕ ਥਾਵਹੁ ਭੁਲਾ ਮੁਠਾ ॥
دُنیا کھیلُ بُرا رُٹھ تُٹھا --	----	ਦੁਨੀਆ ਖੇਲੁ ਬੁਰਾ ਰੁਠ ਤੁਠਾ ॥
سِدکُ¹ سبُوری² سنّتُ ن مِلِئو وتے آپݨ بھاݨیا --6-- | ¹صِدکُ- ²صبُوری-	----	ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
مئُلا کھیل کرے سبھِ آپے --	----	ਮਉਲਾ ਖੇਲ ਕਰੇ ਸਭਿ ਆਪੇ ॥

اِکِ کڈّھے اِکِ لہرِ وِیاپے --	----	ਇਕਿ ਕਢੇ ਇਕਿ ਲਹਰਿ ਵਿਆਪੇ ॥
جِءُ نچائے تِءُ تِءُ نچّنِ سِرِ سِرِ کِرت وِہاݨیا --7--	----	ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
مِہر کرے تا کھسمُ[1] دھِیائی -- | [1]خصمُ-	----	ਮਿਹਰ ਕਰੇ ਤਾ ਖਸਮੁ ਧਿਆਈ ॥
سنّتا سنّگتِ نرکِ ن پائی --	----	ਸੰਤਾ ਸੰਗਤਿ ਨਰਕਿ ਨ ਪਾਈ ॥
انّمرِت نام دانُ نانک کءُ گُݨ گیِتا نِت وکھاݨیا --20--12--8--2--8--	----	ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
مارُو سولہے مہلا[1] 1 | [1]محلا-	----	ਮਾਰੂ ਸੋਲਹੇ ਮਹਲਾ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
ساچا سچُ سوئی اورُ ن کوئی --	----	ਸਾਚਾ ਸਚੁ ਸੋਈ ਅਵਰੁ ਨ ਕੋਈ ॥
جِنِ سِرجی تِن ہی پھُنِ گوئی --	----	ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥
جِءُ بھاوے تِءُ راکھہُ رہݨا تُم سِءُ کِیا مُکرائی ہے --1--	----	ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥
آپِ اُپائے آپِ کھپائے --	----	ਆਪਿ ਉਪਾਏ ਆਪਿ ਖਪਾਏ ॥
آپے سِرِ سِرِ دھنّدھے لائے --	----	ਆਪੇ ਸਿਰਿ ਸਿਰਿ ਧੰਧੈ ਲਾਏ ॥
آپے وِیچاری گُݨکاری آپے مارگِ لائی ہے --2--	----	ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥
آپے دانا آپے بِینا --	----	ਆਪੇ ਦਾਨਾ ਆਪੇ ਬੀਨਾ ॥

ਆਪੇ ਆਪੁ ਉਪਾਇ ਪਤੀਨਾ ॥	----	آپے آپُ اُپاءِ پتینا --
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥	----	آپے پئُنُ پانٔی بَیسنٔترُ آپے میلِ مِلائی ہے --3--
ਆਪੇ ਸਸਿ ਸੂਰਾ ਪੂਰੋ ਪੂਰਾ ॥	----	آپے سسِ سُورا پُورو پُورا --
ਆਪੇ ਗਿਆਨਿ ਧਿਆਨਿ ਗੁਰ ਸੂਰਾ ॥	----	آپے گیانِ دھِیانِ گر سُورا --
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥	----	کالُ جالُ جمُ جوہِ ن ساکےَ ساچے سِءُ لِو لائی ہے --4--
ਆਪੇ ਪੁਰਖੁ ਆਪੇ ਹੀ ਨਾਰੀ ॥	----	آپے پُرکھُ آپے ہی ناری --
ਆਪੇ ਪਾਸਾ ਆਪੇ ਸਾਰੀ ॥	----	آپے پاسا آپے ساری --
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥	----	آپے پڑ بادھی جگُ کھیلےَ آپے کِیمتِ[1] پائی ہے --5-- | [1]قیمتِ۔
ਆਪੇ ਭਵਰੁ ਫੁਲੁ ਫਲੁ ਤਰਵਰੁ ॥	----	آپے بھورُ پھُلُ پھلُ ترورُ --
ਆਪੇ ਜਲੁ ਥਲੁ ਸਾਗਰੁ ਸਰਵਰੁ ॥	----	آپے جلُ تھلُ ساگرُ سرورُ --
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥	----	آپے مچھُ کچھُ کرنٖیکرُ تیرا رُوپُ ن لکھنٔا جائی ہے --6--
ਆਪੇ ਦਿਨਸੁ ਆਪੇ ਹੀ ਰੈਣੀ ॥	----	آپے دِنسُ آپے ہی رَینٖی --
ਆਪਿ ਪਤੀਜੈ ਗੁਰ ਕੀ ਬੈਣੀ ॥	----	آپِ پتیجےَ گر کی بَینٖی --
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥	----	آدِ جُگادِ اناہدِ اندِنُ گھٹِ گھٹ سبدُ رجائی[1] ہے --7-- |

[1]رضائی۔

ਆਪੇ ਰਤਨੁ ਅਨੂਪੁ ਅਮੋਲੋ ॥
آپے رتن اَنُوپ امولو --

ਆਪੇ ਪਰਖੇ ਪੂਰਾ ਤੋਲੋ ॥
آپے پرکھے پُورا تولو --

ਆਪੇ ਕਿਸ ਹੀ ਕਸਿ ਬਖਸੇ
ਆਪੇ ਦੇ ਲੈ ਭਾਈ ਹੇ ॥੮॥
آپے کِس ہی کَس بکھسے[1]
آپے دے لےَ بھائی ہے --8--

[1] بخشے-

Page# [1021]

ਆਪੇ ਧਨਖੁ ਆਪੇ ਸਰਬਾਣਾ ॥
آپے دھنکھ آپے سرباݨا --

ਆਪੇ ਸੁਘੜੁ ਸਰੂਪੁ ਸਿਆਣਾ ॥
آپے سُگھڑ سرُوپ سیاݨا --

ਕਹਤਾ ਬਕਤਾ ਸੁਣਤਾ ਸੋਈ
ਆਪੇ ਬਣਤ ਬਣਾਈ ਹੇ ॥੯॥
کہتا بکتا سُݨتا سوئی
آپے بݨت بݨائی ہے --9--

ਪਉਣੁ ਗੁਰੂ ਪਾਣੀ ਪਿਤ ਜਾਤਾ ॥
پئُݨ گُرو پاݨی پِت جاتا --

ਉਦਰ ਸੰਜੋਗੀ ਧਰਤੀ ਮਾਤਾ ॥
اُدر سنّجوگی دھرتی ماتا --

ਰੈਣਿ ਦਿਨਸੁ ਦੁਇ ਦਾਈ ਦਾਇਆ
ਜਗੁ ਖੇਲੈ ਖੇਲਾਈ ਹੇ ॥੧੦॥
رَیݨ دِنس دُءِ دائی دائیا
جگ کھیلے کھیلائی ہے --10--

ਆਪੇ ਮਛੁਲੀ ਆਪੇ ਜਾਲਾ ॥
آپے مچھُلی آپے جالا --

ਆਪੇ ਗਊ ਆਪੇ ਰਖਵਾਲਾ ॥
آپے گئو آپے رکھوالا --

ਸਰਬ ਜੀਆ ਜਗਿ ਜੋਤਿ ਤੁਮਾਰੀ
ਜੈਸੀ ਪ੍ਰਭਿ ਫੁਰਮਾਈ ਹੇ ॥੧੧॥
سرب جِیا جگ جوتِ تُماری
جَیسی پّربھِ پھُرمائی[1] ہے --11--

[1] فُرمائی-

ਆਪੇ ਜੋਗੀ ਆਪੇ ਭੋਗੀ ॥
آپے جوگی آپے بھوگی --

ਆਪੇ ਰਸੀਆ ਪਰਮ ਸੰਜੋਗੀ ॥
آپے رسیا پرم سنّجوگی --

آپے ویبانٔی نِرنّکاری
نِربھءُ تاڑی لائی ہے --12--

ਆਪੇ ਵੇਬਾਣੀ ਨਿਰੰਕਾਰੀ
ਨਿਰਭਉ ਤਾੜੀ ਲਾਈ ਹੇ ॥੧੨॥

کھانٔی بانٔی تُجھہِ سمانٔی --

ਖਾਣੀ ਬਾਣੀ ਤੁਝਹਿ ਸਮਾਣੀ ॥

جو دِسَے سبھ آوݨ جانٔی --

ਜੋ ਦੀਸੈ ਸਭ ਆਵਣ ਜਾਣੀ ॥

سیئی ساہ سچے واپاری
ستِگُرِ بُوجھ بُجھائی ہے --13--

ਸੇਈ ਸਾਹ ਸਚੇ ਵਾਪਾਰੀ
ਸਤਿਗੁਰਿ ਬੂਝ ਬੁਝਾਈ ਹੇ ॥੧੩॥

سبدُ بُجھاۓ ستِگُرُ پُورا --

ਸਬਦੁ ਬੁਝਾਏ ਸਤਿਗੁਰੁ ਪੂਰਾ ॥

سرب کلا ساچے بھرپُورا --

ਸਰਬ ਕਲਾ ਸਾਚੇ ਭਰਪੂਰਾ ॥

اپھرِئو ویپرواہُ سدا تُو
نا تِس تِلُ ن تمائی[1] ہے --14-- |

[1]طماعی-

ਅਫਰਿਓ ਵੇਪਰਵਾਹੁ ਸਦਾ ਤੂ
ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥

کالُ بِکالُ بھۓ دیوانے --

ਕਾਲੁ ਬਿਕਾਲੁ ਭਏ ਦੇਵਾਨੇ ॥

سبدُ سہج رسُ انترِ مانے --

ਸਬਦੁ ਸਹਜ ਰਸੁ ਅੰਤਰਿ ਮਾਨੇ ॥

آپے مُکتِ ترِپتِ وردانا
بھگتِ بھاءِ منِ بھائی ہے --15--

ਆਪੇ ਮੁਕਤਿ ਤ੍ਰਿਪਤਿ ਵਰਦਾਤਾ
ਭਗਤਿ ਭਾਇ ਮਨਿ ਭਾਈ ਹੇ ॥੧੫॥

آپِ نِرالمُ گُر گم گیانا --

ਆਪਿ ਨਿਰਾਲਮੁ ਗੁਰ ਗਮ ਗਿਆਨਾ ॥

جو دِسَے تُجھ ماہِ سمانا --

ਜੋ ਦੀਸੈ ਤੁਝ ਮਾਹਿ ਸਮਾਨਾ ॥

نانکُ نیچُ بھِکھیا دِر جاچے
مے دِیجے نامُ وڈائی ہے --1--16--

ਨਾਨਕੁ ਨੀਚੁ ਭਿਖਿਆ ਦਰਿ ਜਾਚੈ
ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥

مارُو مہلا[1] 1 -- | [1]محلا-

ਮਾਰੂ ਮਹਲਾ ੧ ॥

آپے دھرتی دھئُل اکاسنّ --	----	ਆਪੇ ਧਰਤੀ ਧਉਲੁ ਅਕਾਸੰ ॥
آپے ساچے گُنٹ پرگاسنّ --	----	ਆਪੇ ਸਾਚੇ ਗੁਣ ਪਰਗਾਸੰ ॥
جتی ستی سنّتوکھی آپے آپے کار کمائی ہے --1--	----	ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥
جِسُ کرنٹا سو کرِ کرِ ویکھے --	----	ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥
کوءِ ن میٹے ساچے لیکھے --	----	ਕੋਇ ਨ ਮੇਟੈ ਸਾਚੇ ਲੇਖੈ ॥
آپے کرے کرائے آپے آپے دے وڈِیائی ہے --2--	----	ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥
پنّچ چور چنّچل چِتُ چالہِ --	----	ਪੰਚ ਚੋਰ ਚੰਚਲ ਚਿਤੁ ਚਾਲਹਿ ॥
پر گھر جوہہِ گھرُ نہی بھالہِ --	----	ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥
کائِیا نگرُ ڈھہے ڈھہِ ڈھیری بِنُ سبدے پتِ جائی ہے --3--	----	ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥
گُر تے بُوجھے ترِبھوݨُ سُوجھے --	----	ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥
منسا مارِ منے سِءُ لُوجھے --	----	ਮਨਸਾ ਮਾਰਿ ਮਨੈ ਸਿਉ ਲੂਝੈ ॥
جو تُدھُ سیوہِ سے تُدھ ہی جیہے نِربھءُ بال سکھائی ہے --4--	----	ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥
آپے سُرگُ مچھ پئِیالا --	----	ਆਪੇ ਸੁਰਗੁ ਮਛ ਪਇਆਲਾ ॥
آپے جوتِ سرُوپی بالا --	----	ਆਪੇ ਜੋਤਿ ਸਰੂਪੀ ਬਾਲਾ ॥

جٹا بِکٹ بِکرال سرُوپی رُوپُ ن ریکھِیا کائی ہے --5--	----	ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥
بید کتیبی بھیدُ ن جاتا --	----	ਬੇਦ ਕਤੇਬੀ ਭੇਦੁ ਨ ਜਾਤਾ ॥
نا تِس مات پِتا سُت بھرّاتا --	----	ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥
سگلے سَیل اُپاءِ سماۓ الکھُ ن لکھنٹا جائی ہے --6--	----	ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥
کرِ کرِ تھاکی مِیت گھنیرے --	----	ਕਰਿ ਕਰਿ ਥਾਕੀ ਮੀਤ ਘਨੇਰੇ ॥
کوءِ ن کاٹے اوگُن میرے --	----	ਕੋਇ ਨ ਕਾਟੈ ਅਵਗੁਣ ਮੇਰੇ ॥
سُرِ نر ناتھُ ساہِبُ[1] سبھنا سِرِ بھاءِ ملے بھءُ جائی ہے --7-- |	----	ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥
[1]صاحِبُ-		
بھُولے چُوکے مارگِ پاوہِ --	----	ਭੂਲੇ ਚੂਕੇ ਮਾਰਗਿ ਪਾਵਹਿ ॥
آپِ بھُلاءِ تُوہے سمجھاوہِ --	----	ਆਪਿ ਭੁਲਾਇ ਤੂਹੈ ਸਮਝਾਵਹਿ ॥
بِنُ ناوے مےَ اورُ ن دِسےَ ناوہُ گتِ مِتِ پائی ہے --8--	----	ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥
گنگا جمُنا کیل کیدارا --	----	ਗੰਗਾ ਜਮੁਨਾ ਕੇਲ ਕੇਦਾਰਾ ॥
کاسی کانْتی پُری دُیارا --	Page# [1022]	ਕਾਸੀ ਕਾਂਤੀ ਪੁਰੀ ਦੁਆਰਾ ॥
گنگا ساگرُ بینٹی سنگمُ اٹھسٹھِ انکِ سمائی ہے --9--	----	ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥
آپے سِدھ سادھِکُ وِیچاری --	----	ਆਪੇ ਸਿਧ ਸਾਧਿਕੁ ਵੀਚਾਰੀ ॥

آپے راجنُ پنّچا کاری --	----	ਆਪੇ ਰਾਜਨੁ ਪੰਚਾ ਕਾਰੀ ॥
تکھتِ[1] بہے ادلی[2] پّربھُ آپے بھرمُ بھیدُ بھءُ جائی ہے --10-- |	----	ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥
[1]تخت- [2]عدلی-		
آپے کاجی[1] آپے مُلا -- | [1]قاضی-	----	ਆਪੇ ਕਾਜੀ ਆਪੇ ਮੁਲਾ ॥
آپِ ابھُلُ ن کبہو بھُلا --	----	ਆਪਿ ਅਭੁਲੁ ਨ ਕਬਹੂ ਭੁਲਾ ॥
آپے مِہر دئِیاپتِ داتا نا کسَے کو بَیرائی ہے --11--	----	ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥
جِسُ بکھسے[1] تِسُ دے وڈِیائی -- | [1]بخشے-	----	ਜਿਸੁ ਬਖਸੇ ਤਿਸੁ ਦੇ ਵਡਿਆਈ ॥
سبھسے داتا تِلُ ن تمائی[1] -- | [1]طماعی-	----	ਸਭਸੈ ਦਾਤਾ ਤਿਲੁ ਨ ਤਮਾਈ ॥
بھرپُرِ دھارِ رہِیا نِہکیولُ گُپتُ پّرگٹُ سبھ ٹھائی ہے --12--	----	ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
کِیا سالاہی[1] اگم اپارے -- | [1]سالاحی-	----	ਕਿਆ ਸਾਲਾਹੀ ਅਗਮ ਅਪਾਰੈ ॥
ساچے سِرجنْہار مُرارے --	----	ਸਾਚੇ ਸਿਰਜਣਹਾਰ ਮੁਰਾਰੈ ॥
جِس نو ندرِ کرے تِسُ میلے میلِ ملے میلائی ہے --13--	----	ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥
بّرہما بِسنُ مہیسُ دُیارے --	----	ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
اُوبھے سیوہِ الکھ اپارے --	----	ਊਭੇ ਸੇਵਹਿ ਅਲਖ ਅਪਾਰੈ ॥
ہور کیتی دِرِ دِسے بِللادی مےَ گنّت ن آوے کائی ہے --14--	----	ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥

ساچی کِیرتِ ساچی باݨی --	----	ਸਾਚੀ ਕੀਰਤਿ ਸਾਚੀ ਬਾਣੀ ॥
ہور ن دِسےَ بید پُراݨی --	----	ਹੋਰ ਨ ਦੀਸੈ ਬੇਦ ਪੁਰਾਣੀ ॥
پُونّجی ساچُ سچے گُݨ گاوا مےَ دھر ہور ن کائی ہے --15--	----	ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥
جُگُ جُگُ ساچا ہےَ بھی ہوسی --	----	ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥
کئُݨُ ن مُویا کئُݨُ ن مرسی --	----	ਕਉਣੁ ਨ ਮੂਆ ਕਉਣੁ ਨ ਮਰਸੀ ॥
نانکُ نیچُ کہےَ بینںّتی دِر دیکھہُ لِو لائی ہے --16--2--	----	ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
مارُو مہلا[1] 1 -- | محلا[1]-	----	ਮਾਰੂ ਮਹਲਾ ੧ ॥
دُوجی دُرمتِ انّنی بولی --	----	ਦੂਜੀ ਦੁਰਮਤਿ ਅੰਨੀ ਬੋਲੀ ॥
کام کّرودھ کی کچی چولی --	----	ਕਾਮ ਕ੍ਰੋਧ ਕੀ ਕਚੀ ਚੋਲੀ ॥
گھرِ ورُ سہجُ ن جاݨےَ چھوہرِ بِنُ پِر نید ن پائی ہے --1--	----	ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥
انّترِ اگنِ جلےَ بھڑکارے --	----	ਅੰਤਰਿ ਅਗਨਿ ਜਲੈ ਭੜਕਾਰੇ ॥
منمُکھُ تکے کُنّڈا چارے --	----	ਮਨਮੁਖੁ ਤਕੇ ਕੁੰਡਾ ਚਾਰੇ ॥
بِنُ ستِگر سیوے کِءُ سُکھُ پائیِۓَ ساچے ہاتھِ وڈائی ہے --2--	----	ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥
کامُ کّرودھُ اہنّکارُ نِوارے --	----	ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥

تسکر پنّج سبدِ سنگّھارے ۔۔	----	ਤਸਕਰ ਪੰਚ ਸਬਦਿ ਸੰਘਾਰੇ ॥
گِیان کھڑگُ لےَ من سِءُ لُوجھےَ منسا منہِ سمائی ہے ۔۔3۔۔	----	ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
ما کی رکتُ پِتا بِدُ دھارا ۔۔	----	ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥
مُورتِ سُورتِ[1] کرِ آپارا ۔۔ | [1]صُورتِ۔	----	ਮੂਰਤਿ ਸੂਰਤਿ ਕਰਿ ਆਪਾਰਾ ॥
جوتِ داتِ جیتی سبھ تیری تُو کرتا سبھ ٹھائی ہے ۔۔4۔۔	----	ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥
تُجھ ہی کِیا جنّمنْ مرنْا ۔۔	----	ਤੁਝ ਹੀ ਕੀਆ ਜੰਮਣ ਮਰਣਾ ॥
گُر تے سمجھ پڑی کِیا ڈرنْا ۔۔	----	ਗੁਰ ਤੇ ਸਮਝ ਪੜੀ ਕਿਆ ਡਰਣਾ ॥
تُو دِئیالُ دِئیا کرِ دیکھہِ دُکھُ دردُ سرِیرہُ جائی ہے ۔۔5۔۔	----	ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
نِج گھرِ بَیسِ رہے بھءُ کھائِیا ۔۔	----	ਨਿਜ ਘਰਿ ਬੈਸਿ ਰਹੇ ਭਉ ਖਾਇਆ ॥
دھاوت راکھے ٹھاکِ رہائِیا ۔۔	----	ਧਾਵਤ ਰਾਖੇ ਠਾਕਿ ਰਹਾਇਆ ॥
کمل بِگاس ہرے سر سُبھر آتم رامُ سکھائی ہے ۔۔6۔۔	----	ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥
مرنُْ لِکھاءِ منّڈل مہِ آئے ۔۔	----	ਮਰਣੁ ਲਿਖਾਇ ਮੰਡਲ ਮਹਿ ਆਏ ॥
کِءُ رہیئےَ چلنْا پرتھائے ۔۔	----	ਕਿਉ ਰਹੀਐ ਚਲਣਾ ਪਰਥਾਏ ॥
سچا امرُ سچے امرا پُرِ سو سچُ ملےَ وڈائی ہے ۔۔7۔۔	----	ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥

آپِ اُپائِیا جگتُ سبائِیا ـ ـ	----	ਆਪਿ ਉਪਾਇਆ ਜਗਤੁ ਸਬਾਇਆ ॥
جِنِ سِرِیا تِنِ دھنّدھےَ لائِیا ـ ـ	----	ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥
سچےَ اُوپرِ اور ن دِسےَ ساچے کیِمتِ[1] پائی ہے ـ ـ8ـ ـ | [1]قیمتِ۔	----	ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥
اَیتھےَ گوئِلڑا دِن چارے ـ ـ	Page# [1023]	ਐਥੈ ਗੋਇਲੜਾ ਦਿਨ ਚਾਰੇ ॥
کھیلُ تماسا[1] دھُنّدھُوکارے ـ ـ | [1]تماشا۔	----	ਖੇਲੁ ਤਮਾਸਾ ਧੁੰਧੂਕਾਰੇ ॥
باجی[1] کھیلِ گئے باجیِگر[2] جِءُ نِسِ سُپنےَ بھکھلائی ہے ـ ـ9ـ ـ | [1]بازی۔ [2]بازِیگر۔	----	ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
تِن کءُ تکھتِ[1] مِلی وڈِیائی ـ ـ | [1]تختِ۔	----	ਤਿਨ ਕਉ ਤਖਤਿ ਮਿਲੀ ਵਡਿਆਈ ॥
نِربھءُ منِ وسِیا لِو لائی ـ ـ	----	ਨਿਰਭਉ ਮਨਿ ਵਸਿਆ ਲਿਵ ਲਾਈ ॥
کھنّڈی برہمنّڈی پاتالی پُرِیئی ترِبھوݨ تاڑی لائی ہے ـ ـ10ـ ـ	----	ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥
ساچی نگری تکھتُ[1] سچاوا ـ ـ | [1]تختُ۔	----	ਸਾਚੀ ਨਗਰੀ ਤਖਤੁ ਸਚਾਵਾ ॥
گُرمُکھِ ساچُ ملےَ سُکھُ پاوا ـ ـ	----	ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥
ساچے ساچےَ تکھتِ[1] وڈائی ہئُمےَ گݨت گوائی ہے ـ ـ11ـ ـ | [1]تختِ۔	----	ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥
گݨت گݨیئےَ سہسا جیِئےَ ـ ـ	----	ਗਣਤ ਗਣੀਐ ਸਹਸਾ ਜੀਐ ॥
کِءُ سُکھُ پاوےَ دُوئےَ تیئےَ ـ ـ	----	ਕਿਉ ਸੁਖੁ ਪਾਵੈ ਦੂਐ ਤੀਐ ॥

نِرملُ ایکُ نِرنّجنُ داتا گُر پُورے تے پتِ پائی ہے --12--	ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
جُگِ جُگِ وِرلی گُرمُکھِ جاتا --	ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥
ساچا روِ رہِیا منُ راتا --	ਸਾਚਾ ਰਵਿ ਰਹਿਆ ਮਨੁ ਰਾਤਾ ॥
تِس کی اوٹ گہی سُکھُ پائِیا منِ تنِ مَیلُ ن کائی ہے --13--	ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥
جِیبھ رسائِݨ ساچےَ راتی --	ਜੀਭ ਰਸਾਇਣਿ ਸਾਚੈ ਰਾਤੀ ॥
ہرِ پ٘ربھُ سنّگی بھءُ ن بھراتی --	ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥
س٘روݨ س٘روت رجے گُرباݨی جوتی جوتِ مِلائی ہے --14--	ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥
رکھِ رکھِ پَیر دھرے پءُ دھرݨا --	ਰਖਿ ਰਖਿ ਪੈਰ ਧਰੇ ਪਉ ਧਰਣਾ ॥
جت کت دیکھءُ تیری سرݨا --	ਜਤ ਕਤ ਦੇਖਉ ਤੇਰੀ ਸਰਣਾ ॥
دُکھُ سُکھُ دیہِ تُوہےَ منِ بھاوہِ تُجھ ہی سِءُ بݨِ آئی ہے --15--	ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥
انّت کالِ کو بیلی ناہی --	ਅੰਤ ਕਾਲਿ ਕੋ ਬੇਲੀ ਨਾਹੀ ॥
گُرمُکھِ جاتا تُدھُ سالاہی[1] -- | [1]سالاحی-	ਗੁਰਮੁਖਿ ਜਾਤਾ ਤੁਧੁ ਸਾਲਾਹੀ ॥
نانک نامِ رتے بَیراگی نِج گھرِ تاڑی لائی ہے --16--3--	ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥
مارُو مہلا[1] 1 -- | [1]محلا-	ਮਾਰੂ ਮਹਲਾ ੧ ॥

آدِ جُگادی اپر اپارے -- ---- ਆਦਿ ਜੁਗਾਦੀ ਅਪਰ ਅਪਾਰੇ ॥

آدِ نرنّجن کھسم[1] ہمارے -- | [1]خصم- ---- ਆਦਿ ਨਿਰੰਜਨ ਖਸਮ ਹਮਾਰੇ ॥

ساچے جوگ جُگت وِیچاری
ساچے تاڑی لائی ہے --1-- ---- ਸਾਚੇ ਜੋਗ ਜੁਗਤਿ ਵੀਚਾਰੀ
ਸਾਚੇ ਤਾੜੀ ਲਾਈ ਹੇ ॥੧॥

کیتڑیا جُگ دھنّدھوکارے -- ---- ਕੇਤੜਿਆ ਜੁਗ ਧੁੰਧੂਕਾਰੈ ॥

تاڑی لائی سِرجنّہارے -- ---- ਤਾੜੀ ਲਾਈ ਸਿਰਜਣਹਾਰੈ ॥

سچُ نامُ سچی وڈِیائی
ساچےَ تکھتِ[1] وڈائی ہے --2-- |
[1]تخت- ---- ਸਚੁ ਨਾਮੁ ਸਚੀ ਵਡਿਆਈ
ਸਾਚੈ ਤਖਤਿ ਵਡਾਈ ਹੇ ॥੨॥

ستجُگِ ست سنّتوکھ سریرا -- ---- ਸਤਜੁਗਿ ਸਤੁ ਸੰਤੋਖੁ ਸਰੀਰਾ ॥

ستِ ستِ ورتےَ گہر گنّبھیرا -- ---- ਸਤਿ ਸਤਿ ਵਰਤੈ ਗਹਿਰ ਗੰਭੀਰਾ ॥

سچا ساہِبُ[1] سچُ پرکھےَ
ساچےَ ہُکمِ[2] چلائی ہے --3-- | [1]صاحِب-
[2]حکمِ- ---- ਸਚਾ ਸਾਹਿਬੁ ਸਚੁ ਪਰਖੈ
ਸਾਚੈ ਹੁਕਮਿ ਚਲਾਈ ਹੇ ॥੩॥

ست سنّتوکھی ستِگُرُ پُورا -- ---- ਸਤ ਸੰਤੋਖੀ ਸਤਿਗੁਰੁ ਪੂਰਾ ॥

گُر کا سبدُ منے سو سُورا -- ---- ਗੁਰ ਕਾ ਸਬਦੁ ਮਨੇ ਸੋ ਸੂਰਾ ॥

ساچی درگہ ساچُ نِواسا
مانےَ ہُکمُ[1] رجائی[2] ہے --4-- | [1]حُکمُ-
[2]رضائی- ---- ਸਾਚੀ ਦਰਗਹ ਸਾਚੁ ਨਿਵਾਸਾ
ਮਾਨੈ ਹੁਕਮੁ ਰਜਾਈ ਹੇ ॥੪॥

ستجُگِ ساچُ کہےَ سبھُ کوئی -- ---- ਸਤਜੁਗਿ ਸਾਚੁ ਕਹੈ ਸਭੁ ਕੋਈ ॥

سچِ ورتے ساچا سوئی --	----	ਸਚਿ ਵਰਤੈ ਸਾਚਾ ਸੋਈ ॥
مَنِ مُکھِ ساچُ بھرم بھءُ بھنّجنُ گُرمُکھِ ساچُ سکھائی ہے --5--	----	ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥
ترےتے دھرم کلا اِک چُوکی --	----	ਤ੍ਰੇਤੈ ਧਰਮ ਕਲਾ ਇਕ ਚੂਕੀ ॥
تِینِ چرنٛ اِک دُبِدھا سُوکی --	----	ਤੀਨਿ ਚਰਣ ਇਕ ਦੁਬਿਧਾ ਸੂਕੀ ॥
گُرمُکھِ ہووے سُ ساچُ وکھانٛے منمُکھِ پچے اوائی ہے --6--	----	ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥
منمُکھِ کدے ن درگہ سِجھے --	----	ਮਨਮੁਖਿ ਕਦੇ ਨ ਦਰਗਹ ਸੀਝੈ ॥
بِنُ سبدے کِءُ انترُ رِجھے --	----	ਬਿਨੁ ਸਬਦੈ ਕਿਉ ਅੰਤਰੁ ਰੀਝੈ ॥
بادھے آوہِ بادھے جاوہِ سوجھی بُوجھ ن کائی ہے --7--	----	ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥
دئِیا دُیاپُرِ ادھی ہوئی --	----	ਦਇਆ ਦੁਆਪੁਰਿ ਅਧੀ ਹੋਈ ॥
گُرمُکھِ وِرلا چینے کوئی --	----	ਗੁਰਮੁਖਿ ਵਿਰਲਾ ਚੀਨੈ ਕੋਈ ॥
دُءِ پگ دھرمُ دھرے دھرنٛیدھر گُرمُکھِ ساچُ تِتھائی ہے --8--	Page# [1024]	ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥
راجے دھرمُ کرہِ پرتھائے --	----	ਰਾਜੇ ਧਰਮੁ ਕਰਹਿ ਪਰਥਾਏ ॥
آسا بنّدھے دانُ کرائے --	----	ਆਸਾ ਬੰਧੇ ਦਾਨੁ ਕਰਾਏ ॥
رام نام بِنُ مُکتِ ن ہوئی تھاکے کرم کمائی ہے --9--	----	ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥

کرم دھرم کرِ مُکت منگاہی --	----	ਕਰਮ ਧਰਮ ਕਰਿ ਮੁਕਤਿ ਮੰਗਾਹੀ ॥
مُکت پدارتھ سبدِ سلاہی[1] -- | [1]سلاحی-	----	ਮੁਕਤਿ ਪਦਾਰਥੁ ਸਬਦਿ ਸਲਾਹੀ ॥
بِنُ گُر سبدے مُکتِ ن ہوئی پرپنچ کرِ بھرمائی ہے --10--	----	ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥
مائیا ممتا چھوڑی ن جائی --	----	ਮਾਇਆ ਮਮਤਾ ਛੋਡੀ ਨ ਜਾਈ ॥
سے چھُوٹے سچ کار کمائی --	----	ਸੇ ਛੂਟੇ ਸਚੁ ਕਾਰ ਕਮਾਈ ॥
اہِنِس بھگت رتے ویچاری ٹھاکر سِءُ بنِ آئی ہے --11--	----	ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥
اِک جپ تپ کرِ کرِ تیرتھ ناوہِ --	----	ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥
جِءُ تُدھ بھاوے تِوے چلاوہِ --	----	ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥
ہٹھِ نِگرہِ اپتیج ن بھیجے بِنُ ہرِ گُر کِن پتِ پائی ہے --12--	----	ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥
کلی کال مہِ اِک کل راکھی --	----	ਕਲੀ ਕਾਲ ਮਹਿ ਇਕ ਕਲ ਰਾਖੀ ॥
بِنُ گُر پُورے کِنے ن بھاکھی --	----	ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥
منمُکھِ کُوڑُ ورتے ورتارا بِنُ ستِگر بھرمُ ن جائی ہے --13--	----	ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥
ستِگُر ویپرواہُ سِرندا --	----	ਸਤਿਗੁਰੁ ਵੇਪਰਵਾਹੁ ਸਿਰੰਦਾ ॥
نا جم کانِ ن چھندا بندا --	----	ਨਾ ਜਮ ਕਾਣਿ ਨ ਛੰਦਾ ਬੰਦਾ ॥

جو تِس سیوے سو ابِناسی نا تِس کال سنّتائی ہے --14--	----	ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥
گُر مہِ آپ رکھیا کرتارے --	----	ਗੁਰ ਮਹਿ ਆਪੁ ਰਖਿਆ ਕਰਤਾਰੇ ॥
گُرمُکھِ کوٹِ اسنّکھ اُدھارے --	----	ਗੁਰਮੁਖਿ ਕੋਟਿ ਅਸੰਖ ਉਧਾਰੇ ॥
سرب جِیا جگجیوَنُ داتا نِربھءُ مَیلُ ن کائی ہے --15--	----	ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥
سگلے جاچہِ گُر بھنڈاری --	----	ਸਗਲੇ ਜਾਚਹਿ ਗੁਰ ਭੰਡਾਰੀ ॥
آپِ نِرنّجنُ الکھ اپاری --	----	ਆਪਿ ਨਿਰੰਜਨੁ ਅਲਖ ਅਪਾਰੀ ॥
نانکُ ساچُ کہے پربھ جاچے مے دِیجے ساچُ رجائی[1] ہے --16--4-- | [1]رضائی-	----	ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
ساچے میلے سبدِ مِلائے --	----	ਸਾਚੈ ਮੇਲੇ ਸਬਦਿ ਮਿਲਾਏ ॥
جا تِس بھاٹا سہجِ سمائے --	----	ਜਾ ਤਿਸੁ ਭਾਣਾ ਸਹਜਿ ਸਮਾਏ ॥
ترِبھوݨ جوتِ دھری پریسرِ اور ن دُوجا بھائی ہے --1--	----	ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥
جِس کے چاکر تِس کی سیوا --	----	ਜਿਸ ਕੇ ਚਾਕਰ ਤਿਸ ਕੀ ਸੇਵਾ ॥
سبدِ پتیجے الکھ ابھیوا --	----	ਸਬਦਿ ਪਤੀਜੈ ਅਲਖ ਅਭੇਵਾ ॥

بھگتا کا گُنکاری کرتا بکھسِ[1] لئے وڈِیائی ہے ––2––	----	ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥
دیدے توٹِ ن آوےَ ساچے ––	----	ਦੇਦੇ ਤੋਟਿ ਨ ਆਵੈ ਸਾਚੇ ॥
لےَ لےَ مُکرِ پئُدے کاچے ––	----	ਲੈ ਲੈ ਮੁਕਰਿ ਪਉਦੇ ਕਾਚੇ ॥
مُولُ ن بُوجھہِ ساچِ ن رِیجھہِ دُوجےَ بھرمِ بھُلائی ہے ––3––	----	ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥
گُرمُکھِ جاگِ رہے دِن راتی ––	----	ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥
ساچے کی لِو گُرمتِ جاتی ––	----	ਸਾਚੇ ਕੀ ਲਿਵ ਗੁਰਮਤਿ ਜਾਤੀ ॥
منمُکھ سوءِ رہے سے لُوٹے گُرمُکھِ سابتُ بھائی ہے ––4––	----	ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥
کُوڑے آوےَ کُوڑے جاوےَ ––	----	ਕੂੜੇ ਆਵੈ ਕੂੜੇ ਜਾਵੈ ॥
کُوڑے راتی کُوڑُ کماوےَ ––	----	ਕੂੜੇ ਰਾਤੀ ਕੂੜੁ ਕਮਾਵੈ ॥
سبدِ ملے سے درگہ پیَدھے گُرمُکھِ سُرتِ سمائی ہے ––5––	----	ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥
کُوڑِ مُٹھی ٹھگی ٹھگواڑی ––	----	ਕੂੜਿ ਮੁਠੀ ਠਗੀ ਠਗਵਾੜੀ ॥
جِءُ واڑی اوجاڑِ اُجاڑی ––	----	ਜਿਉ ਵਾੜੀ ਓਜਾੜਿ ਉਜਾੜੀ ॥
نام بِنا کِچھُ سادِ ن لاگےَ ہرِ بِسرِئےَ دُکھُ پائی ہے ––6––	----	ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥
بھوجنُ ساچُ ملےَ آگھائی ––	----	ਭੋਜਨੁ ਸਾਚੁ ਮਿਲੈ ਆਘਾਈ ॥

1. بخشِ-

نام رتنُ ساچی وڈِیائی --	----	ਨਾਮ ਰਤਨੁ ਸਾਚੀ ਵਡਿਆਈ ॥
چینےَ آپُ پچھانےَ سوئی جوتی جوتِ مِلائی ہے --7--	----	ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥
ناوہُ بھُلی چوٹا کھائے --	----	ਨਾਵਹੁ ਭੁਲੀ ਚੋਟਾ ਖਾਏ ॥
بہُت سِیانپ بھرمُ ن جائے --	Page# [1025]	ਬਹੁਤੁ ਸਿਆਣਪ ਭਰਮੁ ਨ ਜਾਏ ॥
پچِ پچِ مُۓ اچیت ن چیتہِ اجگرِ بھارِ لدائی ہے --8--	----	ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥
بِنُ باد بِرودھہِ کوئی ناہی --	----	ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥
مےَ دیکھالِہُ تِسُ سالاہی[1] --	[1]سالاحی-	----	ਮੈ ਦੇਖਾਲਿਹੁ ਤਿਸੁ ਸਾਲਾਹੀ ॥
منُ تنُ ارپِ ملےَ جگجیونُ ہرِ سِءُ بنّت بنّائی ہے --9--	----	ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥
پ٘ربھ کی گتِ مِتِ کوءِ ن پاوےَ --	----	ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥
جے کو وڈا کہاءِ وڈائی کھاوےَ --	----	ਜੇ ਕੋ ਵਡਾ ਕਹਾਇ ਵਡਾਈ ਖਾਵੈ ॥
ساچے ساہِب[1] توٹِ ن داتی سگلی تِنہِ اُپائی ہے --10--	[1]صاحِب-	----	ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥
وڈی وڈِیائی ویپرواہے --	----	ਵਡੀ ਵਡਿਆਈ ਵੇਪਰਵਾਹੇ ॥
آپِ اُپاۓ دانُ سماہے --	----	ਆਪਿ ਉਪਾਏ ਦਾਨੁ ਸਮਾਹੇ ॥
آپِ دئِیالُ دوُرِ نہی داتا مِلیا سہجِ رجائی[1] ہے --11--	[1]رضائِی-	----	ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥

اِکِ سوگی اِکِ روگِ وِیاپے --	----	ਇਕਿ ਸੋਗੀ ਇਕਿ ਰੋਗਿ ਵਿਆਪੇ ॥
جو کِچھُ کرے سُ آپے آپے --	----	ਜੋ ਕਿਛੁ ਕਰੇ ਸੁ ਆਪੇ ਆਪੇ ॥
بھگتِ بھاءُ گُر کی متِ پُوری انہدِ سبدِ لکھائی ہے --12--	----	ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥
اِکِ ناگے بھُوکھے بھوہِ بھوائے --	----	ਇਕਿ ਨਾਗੇ ਭੂਖੇ ਭਵਹਿ ਭਵਾਏ ॥
اِکِ ہٹھُ کرِ مرہِ ن کِیمتِ[1] پائے -- | [1]قیمتِ-	----	ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥
گتِ اوِگت کی سار ن جانڑےَ بُوجھےَ سبدُ کمائی ہے --13--	----	ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥
اِکِ تیِرتھِ ناوہِ انّنُ ن کھاوہِ --	----	ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
اِکِ اگنِ جلاوہِ دیہ کھپاوہِ --	----	ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
رام نام بِنُ مُکتِ ن ہوئی کِتُ بِدھِ پارِ لنّگھائی ہے --14--	----	ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
گُرمتِ چھوڈہِ اُجھڑِ جائی --	----	ਗੁਰਮਤਿ ਛੋਡਹਿ ਉਝੜਿ ਜਾਈ ॥
منمُکھِ رامُ ن جپےَ اوائی --	----	ਮਨਮੁਖਿ ਰਾਮੁ ਨ ਜਪੈ ਅਵਾਈ ॥
پچِ پچِ بُوڈہِ کُوڑُ کماوہِ کُوڑِ کالُ بیَرائی ہے --15--	----	ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥
ہُکمے[1] آوےَ ہُکمے[2] جاوےَ -- | [1]حُکمے- [2]حُکمے-	----	ਹੁਕਮੇ ਆਵੈ ਹੁਕਮੇ ਜਾਵੈ ॥
بُوجھےَ ہُکمُ[1] سو ساچِ سماوےَ -- | [1]حُکمُ-	----	ਬੂਝੈ ਹੁਕਮੁ ਸੋ ਸਾਚਿ ਸਮਾਵੈ ॥

نانکؔ ساچُ ملےَ منِ بھاوےَ گُرمُکھِ کار کمائی ہے --16--5--	----	ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥
مارُو مہلا [1] 1 -- | محلا[1]	----	ਮਾਰੂ ਮਹਲਾ ੧ ॥
آپے کرتا پُرکھُ بِدھاتا --	----	ਆਪੇ ਕਰਤਾ ਪੁਰਖੁ ਬਿਧਾਤਾ ॥
جِنِ آپے آپِ اُپاءِ پچھاتا --	----	ਜਿਨਿ ਆਪੇ ਆਪਿ ਉਪਾਇ ਪਛਾਤਾ ॥
آپے سِتگُرُ آپے سیوکُ آپے سرِسٹِ اُپائی ہے --1--	----	ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥
آپے نیڑےَ ناہی دُورے --	----	ਆਪੇ ਨੇੜੈ ਨਾਹੀ ਦੂਰੇ ॥
بُوجھہِ گُرمُکھِ سے جن پُورے --	----	ਬੂਝਹਿ ਗੁਰਮੁਖਿ ਸੇ ਜਨ ਪੂਰੇ ॥
تِن کی سنّگتِ اہِنِس لاہا گُر سنّگتِ ایہ وڈائی ہے --2--	----	ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥
جُگِ جُگِ سنّت بھلے پرّبھ تیرے --	----	ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
ہرِ گُنْ گاوہِ رسن رسیرے --	----	ਹਰਿ ਗੁਣ ਗਾਵਹਿ ਰਸਨ ਰਸੇਰੇ ॥
اُستتِ کرہِ پرہرِ دُکھُ دالدُ جِن ناہی چِنّت پرائی ہے --3--	----	ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥
اوءِ جاگت رہہِ ن سُوتے دِیسہِ --	----	ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥
سنّگتِ کُل تارے ساچُ پریسہِ --	----	ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
کِلمِل میَلُ ناہی تے نِرمل اوءِ رہہِ بھگتِ لِو لائی ہے --4--	----	ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥

بُوجھہُ ہرِ جن ستِگُر باݨی --	----	ਬੂਝਹੁ ਹਰਿ ਜਨ ਸਤਿਗੁਰ ਬਾਣੀ ॥
ایہُ جوبنُ ساسُ ہےَ دیہ پُراݨی --	----	ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥
آجُ کالِ مرِ جائیئَ پّراݨی ہرِ جپُ جپِ رِدےَ دھِیائی ہے --5--	----	ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
چھوڈہُ پّراݨی کُوڑ کباڑا --	----	ਛੋਡਹੁ ਪ੍ਰਾਣੀ ਕੂੜ ਕਬਾੜਾ ॥
کُوڑُ مارے کالُ اُچھاہاڑا --	----	ਕੂੜੁ ਮਾਰੇ ਕਾਲੁ ਉਛਾਹਾੜਾ ॥
ساکت کُوڑِ پچہِ منِ ہئُمےَ دُہُ مارگِ پچےَ پچائی ہے --6--	----	ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥
چھوڈِہُ نِنّدا تاتِ پرائی --	----	ਛੋਡਿਹੁ ਨਿੰਦਾ ਤਾਤਿ ਪਰਾਈ ॥
پڑِ پڑِ دجھہِ ساتِ ن آئی --	Page# [1026]	ਪੜਿ ਪੜਿ ਦਝਹਿ ਸਾਤਿ ਨ ਆਈ ॥
مِلِ ستسنّگتِ نامُ سلاہہُ[1] آتم رامُ سکھائی ہے --7-- | [1]سلاحہُ	----	ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥
چھوڈہُ کام کّرودھُ بُرِیائی --	----	ਛੋਡਹੁ ਕਾਮ ਕ੍ਰੋਧੁ ਬੁਰਿਆਈ ॥
ہئُمےَ دھنّدھُ چھوڈہُ لنّپٹائی --	----	ਹਉਮੈ ਧੰਧੁ ਛੋਡਹੁ ਲੰਪਟਾਈ ॥
ستِگُر سرݨِ پرہُ تا اُبرہُ اِءُ ترِیئےَ بھوجلُ بھائی ہے --8--	----	ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥
آگےَ بِمل ندی اگنِ بِکھُ جھیلا --	----	ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥
تتھےَ اورُ ن کوئی جیءُ اِکیلا --	----	ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥

بھڑ بھڑ اگنِ ساگرُ دے لہری پڑ دجھہِ منمُکھ تائی ہے --9--	----	ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥
گُر پہِ مُکتِ دانُ دے بھاݨئے --	----	ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
جِنِ پائیا سوئی بِدھِ جاݨئے --	----	ਜਿਨਿ ਪਾਇਆ ਸੋਈ ਬਿਧਿ ਜਾਣੈ ॥
جِن پائیا تِن پُوچھہُ بھائی سُکھُ ستگُر سیو کمائی ہے --10--	----	ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
گُر بِنُ اُرجھِ مرہِ بیکارا --	----	ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥
جمُ سِرِ مارے کرے کھُیارا[1] -- | [1]خُیارا-	----	ਜਮੁ ਸਿਰਿ ਮਾਰੇ ਕਰੇ ਖੁਆਰਾ ॥
بادھے مُکتِ ناہی نرنِندک ڈُوبہِ نِنّد پرائی ہے --11--	----	ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥
بولہُ ساچُ پچھاݨہُ اندرِ --	----	ਬੋਲਹੁ ਸਾਚੁ ਪਛਾਣਹੁ ਅੰਦਰਿ ॥
دُورِ ناہی دیکھہُ کرِ نَدرِ --	----	ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥
بِگھنُ ناہی گُرمُکھِ ترُ تاری اِءُ بھوجلُ پارِ لنگھائی ہے --12--	----	ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
دیہی اندرِ نامُ نِواسی --	----	ਦੇਹੀ ਅੰਦਰਿ ਨਾਮੁ ਨਿਵਾਸੀ ॥
آپے کرتا ہے اِبناسی --	----	ਆਪੇ ਕਰਤਾ ਹੈ ਅਬਿਨਾਸੀ ॥
نا جیءُ مرے ن ماریا جائی کرِ دیکھے سبدِ رجائی[1] ہے --13-- | [1]رضائی-	----	ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥
اوہُ نِرملُ ہے ناہی اندھیارا --	----	ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥

اوہ آپے تکھتِ[1] بہے سچیارا -- | تخت[1]-	----	ਓਹੁ ਆਪੇ ਤਖਤਿ ਬਹੈ ਸਚਿਆਰਾ ॥
ساکت کُوڑے بندّھِ بھوائیئہِ مرِ جنمہِ آئی جائی ہے --14--	----	ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥
گُر کے سیوک ستِگُرپیارے --	----	ਗੁਰ ਕੇ ਸੇਵਕ ਸਤਿਗੁਰ ਪਿਆਰੇ ॥
اوءِ بَیسہِ تکھتِ[1] سُ سبدُ وِیچارے -- | تخت[1]-	----	ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥
تتُ لہہِ انّترگتِ جانہِ ستسنّگتِ ساچُ وڈائی ہے --15--	----	ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥
آپِ ترے جنُ پِترا تارے --	----	ਆਪਿ ਤਰੈ ਜਨੁ ਪਿਤਰਾ ਤਾਰੇ ॥
سنّگتِ مُکتِ سُ پارِ اُتارے --	----	ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥
نانکُ تِس کا لالا گولا جِنِ گُرمُکھِ ہرِ لِو لائی ہے --16--6--	----	ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
مارُو مہلا[1] 1 -- | محلا[1]-	----	ਮਾਰੂ ਮਹਲਾ ੧ ॥
کیتے جُگ ورتے گُبارے[1] -- | غبارے[1]-	----	ਕੇਤੇ ਜੁਗ ਵਰਤੇ ਗੁਬਾਰੈ ॥
تاڑی لائی اپر اپارے --	----	ਤਾੜੀ ਲਾਈ ਅਪਰ ਅਪਾਰੈ ॥
دھُنّدھُوکارِ نِرالمُ بَیٹھا نا تدِ دھنّدھُ پسارا ہے --1--	----	ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥
جُگ چھتیِہ تِنے ورتائے --	----	ਜੁਗ ਛਤੀਹ ਤਿਨੈ ਵਰਤਾਏ ॥
جِءُ تِسُ بھاݨا تِوے چلائے --	----	ਜਿਉ ਤਿਸੁ ਭਾਣਾ ਤਿਵੈ ਚਲਾਏ ॥

تِسہِ سرِیکُ[1] ن دِسے کوئی آپے اپر اپارا ہے --2-- | [1]شرِیکُ-	----	ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥੨॥
گُپتے بُوجھہُ جُگ چتُیارے --	----	ਗੁਪਤੇ ਬੂਝਹੁ ਜੁਗ ਚਤੁਆਰੇ ॥
گھٹِ گھٹِ ورتے اُدر مجھارے --	----	ਘਟਿ ਘਟਿ ਵਰਤੈ ਉਦਰ ਮਝਾਰੇ ॥
جُگُ جُگُ ایکا ایکی ورتے کوئی بُوجھے گُر وِیچارا ہے --3--	----	ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
بِنّدُ رکتُ مِل پِنّڈُ سرِییا --	----	ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥
پئُنُ پانی اگنی مِل جِییا --	----	ਪਉਣੁ ਪਾਣੀ ਅਗਨੀ ਮਿਲਿ ਜੀਆ ॥
آپے چوج کرے رنگ مہلی[1] ہور مائیا موہ پسارا ہے --4-- | [1]محلی-	----	ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥
گربھ کُنڈل مہِ اُردھ دھِیانی --	----	ਗਰਭ ਕੁੰਡਲ ਮਹਿ ਉਰਧ ਧਿਆਨੀ ॥
آپے جانےَ انترجامی --	----	ਆਪੇ ਜਾਣੈ ਅੰਤਰਜਾਮੀ ॥
ساس ساس سچُ نامُ سمالے انترِ اُدر مجھارا ہے --5--	----	ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥
چارِ پدارتھ لےَ جگ آئیا --	----	ਚਾਰਿ ਪਦਾਰਥ ਲੈ ਜਗਿ ਆਇਆ ॥
سِو سکتی گھرِ واسا پائیا --	Page# [1027]	ਸਿਵ ਸਕਤੀ ਘਰਿ ਵਾਸਾ ਪਾਇਆ ॥
ایکُ وِسارے تا پِڑ ہارے اندھلے نامُ وِسارا ہے --6--	----	ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥
بالکُ مرے بالک کی لیلا --	----	ਬਾਲਕੁ ਮਰੈ ਬਾਲਕ ਕੀ ਲੀਲਾ ॥

کہِ کہِ رووہِ بالُ رنّگیلا --	----	ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥
جِس کا سا سو تِن ہی لِیا بھُولا رووݨہارا ہے --7--	----	ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥
بھرِ جوبنِ مرِ جاہِ کِ کیجےَ --	----	ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥
میرا میرا کرِ رووِیجےَ --	----	ਮੇਰਾ ਮੇਰਾ ਕਰਿ ਰੋਵੀਜੈ ॥
مائِیا کارݨِ روءِ وِگُوچہِ دھرِگُ جِیوݨُ سنّسارا ہے --8--	----	ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥
کالی ہُو پھُنِ دھئُلے آئے --	----	ਕਾਲੀ ਹੂ ਫੁਨਿ ਧਉਲੇ ਆਏ ॥
وِݨُ ناوےَ گتھُ گئِیا گوائے --	----	ਵਿਣੁ ਨਾਵੈ ਗਥੁ ਗਇਆ ਗਵਾਏ ॥
دُرمتِ انّدھُلا بِنسِ بِناسےَ مُوٹھے روءِ پُوکارا ہے --9--	----	ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥
آپُ وِیچارِ ن رووےَ کوئی --	----	ਆਪੁ ਵੀਚਾਰਿ ਨ ਰੋਵੈ ਕੋਈ ॥
ستِگُرُ ملےَ ت سوجھی ہوئی --	----	ਸਤਿਗੁਰੁ ਮਿਲੈ ਤ ਸੋਝੀ ਹੋਈ ॥
بِنُ گُر بجر کپاٹ ن کھُولہِ سبدِ ملےَ نِستارا ہے --10--	----	ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥
بِردھِ بھئِیا تنُ چھیجےَ دیہی --	----	ਬਿਰਧਿ ਭਇਆ ਤਨੁ ਛੀਜੈ ਦੇਹੀ ॥
رامُ ن جپئی انّتِ سنیہی --	----	ਰਾਮੁ ਨ ਜਪਈ ਅੰਤਿ ਸਨੇਹੀ ॥
نامُ وِسارِ چلےَ مُہِ کالےَ درگہ جھُوٹھُ کھُیارا[1] ہے --11-- | [1]خُیارا-	----	ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥

نامُ وِسارِ چلےَ کُوڑیارو --	----	ਨਾਮੁ ਵਿਸਾਰਿ ਚਲੈ ਕੂੜਿਆਰੋ ॥
آوت جات پڑے سِرِ چھارو --	----	ਆਵਤ ਜਾਤ ਪੜੈ ਸਿਰਿ ਛਾਰੋ ॥
ساہُرڑے گھرِ واسُ ن پائے پیئیئڑے سِرِ مارا ہے --12--	----	ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥
کھاجے پَیجھے رلی کرِیجے --	----	ਖਾਜੈ ਪੈਝੈ ਰਲੀ ਕਰੀਜੈ ॥
بِنُ ابھ بھگتی بادِ مرِیجے --	----	ਬਿਨੁ ਅਭ ਭਗਤੀ ਬਾਦਿ ਮਰੀਜੈ ॥
سر اپسر کی سار ن جانڑَے جمُ مارے کِیا چارا ہے --13--	----	ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥
پرورتی نرورتِ پچھانڑَے --	----	ਪਰਵਿਰਤੀ ਨਰਵਿਰਤਿ ਪਛਾਣੈ ॥
گُر کےَ سنّگِ سبدِ گھرُ جانڑَے --	----	ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥
کِس ہی منّدا آکھِ ن چلےَ سچِ کھرا سچیارا ہے --14--	----	ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥
ساچ بِنا درِ سجھے ن کوئی --	----	ਸਾਚ ਬਿਨਾ ਦਰਿ ਸਿਝੈ ਨ ਕੋਈ ॥
سار سبدِ پَیجھے پتِ ہوئی --	----	ਸਾਰ ਸਬਦਿ ਪੈਝੈ ਪਤਿ ਹੋਈ ॥
آپے بکھسِ[1] لئے تِس بھاوے ہئُمےَ گربُ نِوارا ہے --15-- | [1] بخشِ-	----	ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥
گُر کرِپا تے ہُکمُ[1] پچھانڑَے -- | [1] حکمُ-	----	ਗੁਰ ਕਿਰਪਾ ਤੇ ਹੁਕਮੁ ਪਛਾਣੈ ॥
جُگہ جُگنّتر کی بدھِ جانڑَے --	----	ਜੁਗਹ ਜੁਗੰਤਰ ਕੀ ਬਿਧਿ ਜਾਣੈ ॥

نانک نامُ جپہُ ترُ تاری سچُ تارے تارنْہارا ہے --7--1--16--	----	ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥
مارُو مہلا[1] 1 -- | محلا[1]	----	ਮਾਰੂ ਮਹਲਾ ੧ ॥
ہرِ سا مِیتُ ناہی مےَ کوئی --	----	ਹਰਿ ਸਾ ਮੀਤੁ ਨਾਹੀ ਮੈ ਕੋਈ ॥
جِنِ تنُ منُ دِییا سُرتِ سموئی --	----	ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
سرب جییا پرتپالِ سمالے سو انترِ دانا بینا ہے --1--	----	ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥
گُرُ سرورُ ہم ہنّس پیارے --	----	ਗੁਰੁ ਸਰਵਰੁ ਹਮ ਹੰਸ ਪਿਆਰੇ ॥
ساگر مہِ رتن لال بہُ سارے --	----	ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
موتی مانک ہیرا ہرِ جسُ گاوت منُ تنُ بھینا ہے --2--	----	ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥
ہرِ اگم اگاہُ اگادھِ نرالا --	----	ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
ہرِ انتُ ن پائیئےَ گُر گوپالا --	----	ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥
ستگُر متِ تارے تارنْہارا میلِ لئے رنگِ لینا ہے --3--	----	ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥
ستگُر باجھہُ مُکتِ کِنیہی --	----	ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥
اوہُ آدِ جُگادی رام سنیہی --	----	ਓਹੁ ਆਦਿ ਜੁਗਾਦੀ ਰਾਮ ਸਨੇਹੀ ॥

درگہ مُکت کرے کرِ کرپا بکھسے[1] اوگُن کینا ہے --4-- | بخشے[1]	----	ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥
ستگُر داتا مُکت کرائے --	----	ਸਤਿਗੁਰੁ ਦਾਤਾ ਮੁਕਤਿ ਕਰਾਏ ॥
سبھ روگ گوائے انمرت رس پائے --	Page# [1028]	ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥
جمُ جاگاتِ ناہی کرُ لاگے جِس اگنِ بُجھی ٹھرُ سینا ہے --5--	----	ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
کائِیا ہنّس پّرِیت بہُ دھاری --	----	ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
اوہُ جوگی پُرکھُ اوہ سُندرِ ناری --	----	ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥
اہِنِس بھوگے چوج بِنودی اُٹھِ چلتے متا ن کینا ہے --6--	----	ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥
سّرِسٹِ اُپاءِ رہے پّربھ چھاجے --	----	ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥
پئُن پانٹی بیسنّتر گاجے --	----	ਪਉਣ ਪਾਣੀ ਬੈਸੰਤਰੁ ਗਾਜੈ ॥
منُویا ڈولے دُوت سنّگتِ مِلِ سو پائے جو کچھُ کینا ہے --7--	----	ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥
نامُ وِسارِ دوکھ دُکھ سہیئے --	----	ਨਾਮੁ ਵਿਸਾਰਿ ਦੋਖ ਦੁਖ ਸਹੀਐ ॥
ہُکمُ[1] بھئِیا چلنٹا کِءُ رہیئے -- | حکم[1]	----	ਹੁਕਮੁ ਭਇਆ ਚਲਣਾ ਕਿਉ ਰਹੀਐ ॥
نرک کُوپ مہِ گوتے[1] کھاوے جِءُ جل تے باہرِ مینا ہے --8-- | گوطے[1]	----	ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥
چئُراسیہ نرک ساکتُ بھوگائیئے --	----	ਚਉਰਾਸੀਹ ਨਰਕ ਸਾਕਤੁ ਭੋਗਾਈਐ ॥

جَیسا کیچےَ تَیسو پائیۓَ --	----	ਜੈਸਾ ਕੀਚੈ ਤੈਸੋ ਪਾਈਐ ॥
ستِگُر باجھہُ مُکتِ ن ہوئی کِرتِ بادھا گرّسِ دِینا ہے --9--	----	ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
کھنّڈے دھار گلی اتِ بھیِڑی --	----	ਖੰਡੇ ਧਾਰ ਗਲੀ ਅਤਿ ਭੀੜੀ ॥
لیکھا لیِجےَ تِل جِءُ پیِڑی --	----	ਲੇਖਾ ਲੀਜੈ ਤਿਲ ਜਿਉ ਪੀੜੀ ॥
مات پِتا کلتّر سُت بیلی ناہی بِنُ ہرِ رس مُکتِ ن کینا ہے --10--	----	ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥
مِیت سکھے کیتے جگ ماہی --	----	ਮੀਤ ਸਖੇ ਕੇਤੇ ਜਗ ਮਾਹੀ ॥
بِنُ گُر پریسر کوئی ناہی --	----	ਬਿਨੁ ਗੁਰ ਪਰਮੇਸਰ ਕੋਈ ਨਾਹੀ ॥
گُر کی سیوا مُکتِ پرائِڻ اندِنُ کیِرتنُ کینا ہے --11--	----	ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥
کوُڑُ چھوڈِ ساچے کءُ دھاوہُ --	----	ਕੂੜੁ ਛੋਡਿ ਸਾਚੇ ਕਉ ਧਾਵਹੁ ॥
جو اِچھہُ سوئی پھلُ پاوہُ --	----	ਜੋ ਇਛਹੁ ਸੋਈ ਫਲੁ ਪਾਵਹੁ ॥
ساچ وکھر کے واپاری وِرلے لےَ لاہا سئُدا کینا ہے --12--	----	ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥
ہرِ ہرِ نامُ وکھرُ لےَ چلہُ --	----	ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥
درسنُ پاوہُ سہجِ مہلہُ[1] -- | [1]محلہُ	----	ਦਰਸਨੁ ਪਾਵਹੁ ਸਹਜਿ ਮਹਲਹੁ ॥
گُرمُکھِ کھوجِ لہہِ جن پوُرے اِءُ سمدرسی چِینا ہے --13--	----	ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥

پّربھ بیئنّت گُرمتِ کو پاوہِ --	----	ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥
گُر کےَ سبدِ من کءُ سمجھاوہِ --	----	ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥
ستِگُر کی بانْی ستِ ستِ کرِ مانہُ اِءُ آتم رامےَ لینا ہے --14--	----	ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥
نارد سارد سیوک تیرے --	----	ਨਾਰਦ ਸਾਰਦ ਸੇਵਕ ਤੇਰੇ ॥
ترّبھونْ سیوک وڈّہُ وڈیرے --	----	ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
سبھ تیری کُدرتِ[1] تُو سِرِ سِرِ داتا سبھُ تیرو کارنْ کینا ہے --15-- |	----	ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥

[1]قُدرتِ-

اِکِ درِ سیوہِ دردُ وجاۓ --	----	ਇਕਿ ਦਰਿ ਸੇਵਹਿ ਦਰਦੁ ਵਞਾਏ ॥
اوءِ درگہِ پیَدھے ستِگُرو چھڈاۓ --	----	ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥
ہئُمےَ بنّدھن ستِگُرِ توڑے چِتُ چنّچلُ چلنْ ن دِینا ہے --16--	----	ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥
ستِگُر مِلہُ چِینہُ بِدھِ سائی --	----	ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥
جِتُ پّربھُ پاوہُ گنْت ن کائی --	----	ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥
ہئُمےَ مارِ کرہُ گُر سیوا جن نانک ہرِ رنّگِ بھینا ہے --8--2--17--	----	ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
اسُر سگھارنْ رامُ ہمارا --	----	ਅਸੁਰ ਸਘਾਰਣ ਰਾਮੁ ਹਮਾਰਾ ॥

ਘਟਿ ਘਟਿ ਰਮਈਆ ਰਾਮੁ ਪਿਆਰਾ ॥	----	گھٹِ گھٹِ رمئیا رامُ پیارا --
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥	----	نالے الکھُ ن لکھیِۓ مُولے گُرمُکھِ لِکھُ ویِچارا ہے --1--
ਗੁਰਮੁਖਿ ਸਾਧੂ ਸਰਣਿ ਤੁਮਾਰੀ ॥	----	گُرمُکھِ سادھو سرنْ تُماری --
ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥	----	کرِ کِرپا پ٘ربھِ پارِ اُتاری --
ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥	Page# [1029]	اگنِ پانْی ساگرُ اتِ گہرا گُرُ ستِگُرُ پارِ اُتارا ہے --2--
ਮਨਮੁਖ ਅੰਧੁਲੇ ਸੋਝੀ ਨਾਹੀ ॥	----	منمُکھ اندھُلے سوجھی ناہی --
ਆਵਹਿ ਜਾਹਿ ਮਰਹਿ ਮਰਿ ਜਾਹੀ ॥	----	آوہِ جاہِ مرہِ مرِ جاہی --
ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥	----	پُوربِ لِکھِیا لیکھُ ن مِٹئیِ جم درِ اندھُ کھُیارا[1] ہے --3-- | [1]خُیارا-
ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥	----	اِکِ آوہِ جاوہِ گھرِ واسُ ن پاوہِ --
ਕਿਰਤ ਕੇ ਬਾਧੇ ਪਾਪ ਕਮਾਵਹਿ ॥	----	کِرت کے بادھے پاپ کماوہِ --
ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥	----	اندھُلے سوجھی بُوجھ ن کائی لوبھُ بُرا اہنّکارا ہے --4--
ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥	----	پِر بِنُ کِیا تِسُ دھن سیِگارا --
ਪਰ ਪਿਰ ਰਾਤੀ ਖਸਮੁ ਵਿਸਾਰਾ ॥	----	پر پِر راتی کھسمُ[1] وِسارا -- | [1]خصمُ-
ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥	----	جِءُ بیسُیا پُوت باپُ کو کہیِۓ تِءُ پھوکٹ کار وِکارا ہے --5--

پّریت پنّجر مہِ دُوکھ گھنیرے --	----	ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥
نرکِ پچہِ اگیان انّدھیرے --	----	ਨਰਕਿ ਪਚਹਿ ਅਗਿਆਨ ਅੰਧੇਰੇ ॥
دھرم راءِ کی باکی لیجےَ جنِ ہرِ کا نامُ وِسارا ہے --6--	----	ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥
سُورجُ تپےَ اگنِ بِکھُ جھالا --	----	ਸੂਰਜੁ ਤਪੈ ਅਗਨਿ ਬਿਖੁ ਝਾਲਾ ॥
اپتُ پسُو منمُکھُ بیتالا --	----	ਅਪਤੁ ਪਸੂ ਮਨਮੁਖੁ ਬੇਤਾਲਾ ॥
آسا منسا کوُڑُ کماوہِ روگُ بُرا بُرِیارا ہے --7--	----	ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥
مستکِ بھارُ کلر سِرِ بھارا --	----	ਮਸਤਕਿ ਭਾਰੁ ਕਲਰ ਸਿਰਿ ਭਾਰਾ ॥
کِءُ کرِ بھوجلُ لنّگھسِ پارا --	----	ਕਿਉ ਕਰਿ ਭਵਜਲੁ ਲੰਘਸਿ ਪਾਰਾ ॥
ستِگُرُ بوہِتھُ آدِ جُگادی رام نامِ نِستارا ہے --8--	----	ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥
پُتّر کلتّر جگِ ہیتُ پِیارا --	----	ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥
مائِیا موہُ پسرِیا پاسارا --	----	ਮਾਇਆ ਮੋਹੁ ਪਸਰਿਆ ਪਾਸਾਰਾ ॥
جم کے پھاہے ستِگُرِ توڑے گُرمُکھِ تتُ بیِچارا ہے --9--	----	ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥
کوُڑِ مُٹھی چالےَ بہُ راہی --	----	ਕੂੜਿ ਮੁਠੀ ਚਾਲੈ ਬਹੁ ਰਾਹੀ ॥
منمُکھُ داجھےَ پڑِ پڑِ بھاہی --	----	ਮਨਮੁਖੁ ਦਾਝੈ ਪੜਿ ਪੜਿ ਭਾਹੀ ॥

انّمرِت نامُ گُرو وڈ داݨا نامُ جپہُ سُکھ سارا ہے --10--	----	ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥
ستِگُرُ تُٹھا سچُ دِرڑاۓ --	----	ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥
سبھِ دُکھ میٹے مارگِ پاۓ --	----	ਸਭਿ ਦੁਖ ਮੇਟੇ ਮਾਰਗਿ ਪਾਏ ॥
کنّڈا پاۓ ن گڈئی مُولے جِسُ ستِگُرُ راکھݨہارا ہے --11--	----	ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥
کھیہُو کھیہ رلےَ تنُ چھیجےَ --	----	ਖੇਹੂ ਖੇਹ ਰਲੈ ਤਨੁ ਛੀਜੈ ॥
منمُکھُ پاتھرُ سَیلُ ن بھیجےَ --	----	ਮਨਮੁਖੁ ਪਾਥਰੁ ਸੈਲੁ ਨ ਭੀਜੈ ॥
کرݨ پلاو کرے بہُتیرے نرکِ سُرگِ اوتارا ہے --12--	----	ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥
مائِیا بِکھُ بھُئِنّگم نالے --	----	ਮਾਇਆ ਬਿਖੁ ਭੁਇਅੰਗਮ ਨਾਲੇ ॥
اِن دُبِدھا گھر بہُتے گالے --	----	ਇਨਿ ਦੁਬਿਧਾ ਘਰ ਬਹੁਤੇ ਗਾਲੇ ॥
ستِگُر باجھہُ پرِیتِ ن اُپجےَ بھگتِ رتے پتِیارا ہے --13--	----	ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥
ساکت مائِیا کءُ بہُ دھاوہِ --	----	ਸਾਕਤ ਮਾਇਆ ਕਉ ਬਹੁ ਧਾਵਹਿ ॥
نامُ وِسارِ کہا سُکھُ پاوہِ --	----	ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥
ترِہُ گُݨ انّترِ کھپہِ کھپاوہِ ناہِ پارِ اُتارا ہے --14--	----	ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥
کُوکر سُوکر کہیئہِ کُوڑیارا --	----	ਕੂਕਰ ਸੂਕਰ ਕਹੀਅਹਿ ਕੂੜਿਆਰਾ ॥

بھئُکِ مرہِ بھءُ بھءُ بھءُ ہارا --	----	ਭਉਕਿ ਮਰਹਿ ਭਉ ਭਉ ਭਉ ਹਾਰਾ ॥
مںِ تنِ جھُوٹھے کوُڑُ کماوہِ دُرمتِ درگہ ہارا ہے --15--	----	ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥
ستِگُرُ ملےَ ت منُویا ٹیکےَ --	----	ਸਤਿਗੁਰੁ ਮਿਲੈ ਤ ਮਨੂਆ ਟੇਕੈ ॥
رام نامُ دے سرݨِ پرکےَ --	----	ਰਾਮ ਨਾਮੁ ਦੇ ਸਰਣਿ ਪਰੇਕੈ ॥
ہرِ دھنُ نامُ امولکُ دیوےَ ہرِ جسُ درگہِ پیارا ہے --16--	----	ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥
رام نامُ سادھُو سرݨائی --	----	ਰਾਮ ਨਾਮੁ ਸਾਧੂ ਸਰਣਾਈ ॥
ستِگُر بچنی گتِ مِتِ پائی --	Page# [1030]	ਸਤਿਗੁਰ ਬਚਨੀ ਗਤਿ ਮਿਤਿ ਪਾਈ ॥
نانک ہرِ جپِ ہرِ من میرے ہرِ میلے میلݨہارا ہے --17--3--9--	----	ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
گھرِ رہُ رے من مُگدھ اِیانے --	----	ਘਰਿ ਰਹੁ ਰੇ ਮਨ ਮੁਗਧ ਇਆਨੇ ॥
رامُ جپہُ انّترگتِ دھِیانے --	----	ਰਾਮੁ ਜਪਹੁ ਅੰਤਰਗਤਿ ਧਿਆਨੇ ॥
لالچ چھوڈِ رچہُ اپرنّپرِ اِءُ پاوہُ مُکتِ دُیارا ہے --1--	----	ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥
جِسُ بِسرِۓَ جمُ جوہݨِ لاگےَ --	----	ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥
سبھِ سُکھ جاہِ دُکھا پھُنِ آگےَ --	----	ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥

رام نامُ جپِ گُرمُکھِ جیئڑے ایہُ پرم تتُ وِیچارا ہے --2--	-----	ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥
ہرِ ہرِ نامُ جپہُ رسُ میٹھا --	-----	ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥
گُرمُکھِ ہرِ رسُ انّترِ ڈِیٹھا --	-----	ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥
اہِنِس رام رہہُ رنّگِ راتے ایہُ جپُ تپُ سنّجمُ سارا ہے --3--	-----	ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥
رام نامُ گُر بچنی بولہُ --	-----	ਰਾਮ ਨਾਮੁ ਗੁਰ ਬਚਨੀ ਬੋਲਹੁ ॥
سنّت سبھا مہِ اِہُ رسُ ٹولہُ --	-----	ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
گُرمتِ کھوجِ لہہُ گھرُ اپنا بہُڑِ ن گربھ مجھارا ہے --4--	-----	ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥
سچُ تیرتھِ ناوہُ ہرِ گُݨ گاوہُ --	-----	ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
تتُ وِیچارہُ ہرِ لِو لاوہُ --	-----	ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
انّت کالِ جمُ جوہِ ن ساکےَ ہرِ بولہُ رامُ پیارا ہے --5--	-----	ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥
ستِگُرُ پُرکھُ داتا وڈ داݨا --	-----	ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥
جِسُ انّترِ ساچُ سُ سبدِ سماݨا --	-----	ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥
جِس کءُ ستِگُرُ میلِ مِلاۓ تِسُ چُوکا جم بھےَ بھارا ہے --6--	-----	ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥
پنّچ تتُ مِلِ کائِیا کینی --	-----	ਪੰਚ ਤਤੁ ਮਿਲਿ ਕਾਇਆ ਕੀਨੀ ॥

تِس مہِ رام رتنُ لےَ چِینی --	----	ਤਿਸ ਮਹਿ ਰਾਮ ਰਤਨੁ ਲੈ ਚੀਨੀ ॥
آتم رامُ رامُ ہےَ آتم ہرِ پائیئےَ سبدِ وِچارا ہے --7--	----	ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
ست سنّتوکھِ رہہُ جن بھائی --	----	ਸਤ ਸੰਤੋਖਿ ਰਹਹੁ ਜਨ ਭਾਈ ॥
کھِما گہہُ ستِگر سرݨائی --	----	ਖਿਮਾ ਗਹਹੁ ਸਤਿਗੁਰ ਸਰਣਾਈ ॥
آتمُ چِینِ پراتمُ چِینہُ گُر سنّگتِ اِہُ نِستارا ہے --8--	----	ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
ساکت کُوڑ کپٹ مہِ ٹیکا --	----	ਸਾਕਤ ਕੂੜ ਕਪਟ ਮਹਿ ਟੇਕਾ ॥
اہِنِسِ نِندا کرہِ انیکا --	----	ਅਹਿਨਿਸਿ ਨਿੰਦਾ ਕਰਹਿ ਅਨੇਕਾ ॥
بِنُ سِمرن آوہِ پھُنِ جاوہِ گّربھ جونی نرک مجھارا ہے --9--	----	ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥
ساکت جم کی کاݨِ ن چُوکےَ --	----	ਸਾਕਤ ਜਮ ਕੀ ਕਾਣਿ ਨ ਚੂਕੈ ॥
جم کا ڈنّڈُ ن کبہُو مُوکےَ --	----	ਜਮ ਕਾ ਡੰਡੁ ਨ ਕਬਹੂ ਮੂਕੈ ॥
باکی دھرم رائِ کی لیِجےَ سِرِ اپھرِئو بھارُ اپھارا ہے --10--	----	ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥
بِنُ گُر ساکتُ کہہُ کو تریا --	----	ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥
ہئُمےَ کرتا بھوجلِ پریا --	----	ਹਉਮੈ ਕਰਤਾ ਭਵਜਲਿ ਪਰਿਆ ॥
بِنُ گُر پارُ ن پاوےَ کوئی ہرِ جپیئےَ پارِ اُتارا ہے --11--	----	ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥

گُرکی داتِ ن میٹےَ کوئی --	----	ਗੁਰ ਕੀ ਦਾਤਿ ਨ ਮੇਟੈ ਕੋਈ ॥
جِسُ بکھسے[1] تِسُ تارے سوئی -- | [1] بخشے	----	ਜਿਸੁ ਬਖਸੇ ਤਿਸੁ ਤਾਰੇ ਸੋਈ ॥
جنم مرنڑ دُکھُ نیڑِ ن آوےَ مِن سو پرّبھُ اپر اپارا ہے --12--	----	ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥
گُرتے بھُولے آوہُ جاوہُ --	----	ਗੁਰ ਤੇ ਭੂਲੇ ਆਵਹੁ ਜਾਵਹੁ ॥
جنمِ مرہُ پھُنِ پاپ کماوہُ --	----	ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥
ساکت مُوڑ اچیت ن چیتہِ دُکھُ لاگےَ تا رامُ پُکارا ہے --13--	----	ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥
سُکھُ دُکھُ پُرب جنم کے کیئے --	----	ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥
سو جانڑےَ جِن داتےَ دِیئے --	----	ਸੋ ਜਾਣੈ ਜਿਨਿ ਦਾਤੈ ਦੀਏ ॥
کِس کءُ دوسُ دیہِ تُو پرّانڑی سہُ اپنڑا کِیا کرارا ہے --14--	----	ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥
ہئُمےَ ممتا کردا آئِیا --	----	ਹਉਮੈ ਮਮਤਾ ਕਰਦਾ ਆਇਆ ॥
آسا منسا بنّدھِ چلائِیا --	Page# [1031]	ਆਸਾ ਮਨਸਾ ਬੰਧਿ ਚਲਾਇਆ ॥
میری میری کرت کِیا لے چالے بِکھُ لادے چھار بِکارا ہے --15--	----	ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥
ہرِ کی بھگتِ کرہُ جن بھائی --	----	ਹਰਿ ਕੀ ਭਗਤਿ ਕਰਹੁ ਜਨ ਭਾਈ ॥
اکتھُ کتھہُ منُ منہِ سمائی --	----	ਅਕਥੁ ਕਥਹੁ ਮਨੁ ਮਨਹਿ ਸਮਾਈ ॥

اُٹھِ چلتا ٹھاکِ رکھہُ گھرِ اپُنےَ دُکھُ کاٹے کاٹنہارا ہے --16--	----	ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥
ہرِ گُر پُورے کی اوٹ پراتی --	----	ਹਰਿ ਗੁਰ ਪੂਰੇ ਕੀ ਓਟ ਪਰਾਤੀ ॥
گُرمُکھِ ہرِ لِو گُرمُکھِ جاتی --	----	ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
نانک رام نامِ مت اُوتم ہرِ بکھسے[1] پارِ اُتارا ہے --17--4--10-- | [1] بخشے	----	ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥
مارُو مہلا[1] 1 -- | [1] محلا	----	ਮਾਰੂ ਮਹਲਾ ੧ ॥
سرنِ پرے گُردیو تُماری --	----	ਸਰਣਿ ਪਰੇ ਗੁਰਦੇਵ ਤੁਮਾਰੀ ॥
تُو سمرتھُ دئِیالُ مُراری --	----	ਤੂ ਸਮਰਥੁ ਦਇਆਲੁ ਮੁਰਾਰੀ ॥
تیرے چوج ن جانےَ کوئی تُو پُورا پُرکھُ بِدھاتا ہے --1--	----	ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
تُو آدِ جُگادِ کرہِ پرتپالا --	----	ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥
گھٹِ گھٹِ رُوپُ انُوپُ دئِیالا --	----	ਘਟਿ ਘਟਿ ਰੂਪੁ ਅਨੂਪੁ ਦਇਆਲਾ ॥
جِءُ تُدھُ بھاوے تِوےَ چلاوہِ سبھُ تیرو کیِیا کماتا ہے --2--	----	ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥
انترِ جوتِ بھلی جگجیِون --	----	ਅੰਤਰਿ ਜੋਤਿ ਭਲੀ ਜਗਜੀਵਨ ॥
سبھِ گھٹ بھوگےَ ہرِ رسُ پیِون --	----	ਸਭਿ ਘਟ ਭੋਗੈ ਹਰਿ ਰਸੁ ਪੀਵਨ ॥

آپے لیوےَ آپے دیوےَ تِہُ لوئی جگت پِت داتا ہے --3--	----	ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
جگتُ اُپاءِ کھیلُ رچاِئیا --	----	ਜਗਤੁ ਉਪਾਇ ਖੇਲੁ ਰਚਾਇਆ ॥
پوݨےَ پاݨی اگنی جیءُ پاِئیا --	----	ਪਵਣੈ ਪਾਣੀ ਅਗਨੀ ਜੀਉ ਪਾਇਆ ॥
دیہی نگری نءُ درواجے[1] سو دسوا گُپتُ رہاتا ہے --4-- |	----	ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥

[1]دروازے۔

چارِ ندی اگنی اسرالا --	----	ਚਾਰਿ ਨਦੀ ਅਗਨੀ ਅਸਰਾਲਾ ॥
کوئی گُرمُکھِ بُوجھےَ سبدِ نِرالا --	----	ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥
ساکت دُرمتِ ڈُوبہِ داجھہِ گُرِ راکھے ہرِ لِو راتا ہے --5--	----	ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥
اپُ تیجُ واءِ پِرّتھمی آکاسا --	----	ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥
تِن مہِ پنّچ تتُ گھرِ واسا --	----	ਤਿਨ ਮਹਿ ਪੰਚ ਤਤੁ ਘਰਿ ਵਾਸਾ ॥
ستِگُر سبدِ رہہِ رنّگِ راتا تجِ مائِیا ہئُمےَ بھّراتا ہے --6--	----	ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
اِہُ منُ بھیجےَ سبدِ پتیجےَ --	----	ਇਹੁ ਮਨੁ ਭੀਜੈ ਸਬਦਿ ਪਤੀਜੈ ॥
بِنُ ناوےَ کِیا ٹیک ٹِکیجےَ --	----	ਬਿਨੁ ਨਾਵੈ ਕਿਆ ਟੇਕ ਟਿਕੀਜੈ ॥
انّترِ چورُ مُہےَ گھرُ منّدرُ اِنِ ساکتِ دُوتُ ن جاتا ہے --7--	----	ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥
دُنّدر دُوت بھُوت بھِیہالے --	----	ਦੂੰਦਰ ਦੂਤ ਭੂਤ ਭੀਹਾਲੇ ॥

کھِنّچوتانڑِ کرہِ بیتالے ـــ	----	ਖਿੰਚੋਤਾਣਿ ਕਰਹਿ ਬੇਤਾਲੇ ॥
سبد سُرتِ بِنُ آوےَ جاوےَ پتِ کھوئی آوت جاتا ہے ــ8ــ	----	ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥
کُوڑُ کلرُ تنُ بھسمےَ ڈھیری ـــ	----	ਕੂੜੁ ਕਲਰੁ ਤਨੁ ਭਸਮੈ ਢੇਰੀ ॥
بِنُ ناوےَ کیَسی پتِ تیری ـــ	----	ਬਿਨੁ ਨਾਵੈ ਕੈਸੀ ਪਤਿ ਤੇਰੀ ॥
بادھے مُکتِ ناہی جُگ چارے جمکنّکرِ کالِ پراتا ہے ــ9ــ	----	ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥
جم درِ بادھے مِلہِ سجائی[1] ـــ | [1]سزائی-	----	ਜਮ ਦਰਿ ਬਾਧੇ ਮਿਲਹਿ ਸਜਾਈ ॥
تِسُ اپرادھی گتِ نہی کائی ـــ	----	ਤਿਸੁ ਅਪਰਾਧੀ ਗਤਿ ਨਹੀ ਕਾਈ ॥
کرنڑ پلاو کرے بِللاوےَ جِ ءُ کُنّڈی میِنُ پراتا ہے ــ10ــ	----	ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
ساکت پھاسی پڑےَ اِکیلا ـــ	----	ਸਾਕਤ ਫਾਸੀ ਪੜੈ ਇਕੇਲਾ ॥
جم وِس کِیا انّدھُ دُہیلا ـــ	----	ਜਮ ਵਸਿ ਕੀਆ ਅੰਧੁ ਦੁਹੇਲਾ ॥
رام نام بِنُ مُکتِ ن سُوجھےَ آجُ کالِ پچِ جاتا ہے ــ11ــ	----	ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥
ستِگُر باجھُ ن بیلی کوئی ـــ	----	ਸਤਿਗੁਰ ਬਾਝੁ ਨ ਬੇਲੀ ਕੋਈ ॥
اَیتھےَ اوتھےَ راکھا پّربھُ سوئی ـــ	----	ਐਥੈ ਓਥੈ ਰਾਖਾ ਪ੍ਰਭੁ ਸੋਈ ॥
رام نامُ دیوےَ کرِ کِرپا اِءُ سللےَ سلل مِلاتا ہے ــ12ــ	----	ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥

بھُولے سِکھ گُرو سمجھائے --	----	ਭੂਲੇ ਸਿਖ ਗੁਰੂ ਸਮਝਾਏ ॥
اُجھڑِ جادے مارگِ پائے --	Page# [1032]	ਉਝੜਿ ਜਾਦੇ ਮਾਰਗਿ ਪਾਏ ॥
تِسُ گُر سیوِ سدا دِنُ راتی دُکھ بھنّجن سنّگِ سکھاتا ہے --13--	----	ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥
گُر کی بھگتِ کرہِ کِیا پّرانْڈی --	----	ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥
بّرہمے اِنّدّرِ مہیسِ ن جانْڈی --	----	ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥
ستِگُرُ الکھُ کہہُ کِءُ لکھیئَے جِسُ بکھسے[1] تِسہِ پچھاتا ہے --14--	----	ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥
[1] بخشے۔		
انّترِ پّریمُ پراپتِ درسنُ --	----	ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥
گُربانْڈی سِءُ پّرِیتِ سُ پرسنُ --	----	ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥
اہِنِس نِرمل جوتِ سبائی گھٹِ دیِپکُ گُرمُکھِ جاتا ہے --15--	----	ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥
بھوجن گِیانُ مہا رسُ میٹھا --	----	ਭੋਜਨ ਗਿਆਨੁ ਮਹਾ ਰਸੁ ਮੀਠਾ ॥
جِنِ چاکھِیا تِنِ درسنُ ڈِیٹھا --	----	ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥
درسنُ دیکھِ ملے بَیراگی منُ منسا مارِ سماتا ہے --16--	----	ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥
ستِگُرُ سیوہِ سے پردھانا --	----	ਸਤਿਗੁਰੁ ਸੇਵਹਿ ਸੇ ਪਰਧਾਨਾ ॥
تِن گھٹ گھٹ انّترِ بّرہمُ پچھانا --	----	ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥

نانکؔ ہرِ جسُ ہرِ جن کی سنّگتِ دِیجَے جِن ستِگُرُ ہرِ پرّبھُ جاتا ہے --11--5--17--	----	ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
ساچے ساہِب[1] سِرجنھارے -- | [1]صاحِب-	----	ਸਾਚੇ ਸਾਹਿਬ ਸਿਰਜਣਹਾਰੇ ॥
جِنِ دھر چکّر دھرے وِیچارے --	----	ਜਿਨਿ ਧਰ ਚਕ੍ਰ ਧਰੇ ਵੀਚਾਰੇ ॥
آپے کرتا کرِ کرِ ویکھے ساچا ویپرواہا ہے --1--	----	ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥
ویکی ویکی جنّت اُپاۓ --	----	ਵੇਕੀ ਵੇਕੀ ਜੰਤ ਉਪਾਏ ॥
دُءِ پنّدی دُءِ راہ چلاۓ --	----	ਦੁਇ ਪੰਦੀ ਦੁਇ ਰਾਹ ਚਲਾਏ ॥
گُر پُورے وِنُ مُکتِ ن ہوئی سچُ نامُ جپِ لاہا ہے --2--	----	ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥
پڑہِ منمُکھ پرُ بِدھِ نہی جانا --	----	ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥
نامُ ن بُوجھِ بھرمِ بھُلانا --	----	ਨਾਮੁ ਨ ਬੂਝਹਿ ਭਰਮਿ ਭੁਲਾਨਾ ॥
لےَ کےَ وڈھی دینِ اُگاہی دُرمتِ کا گلِ پھاہا ہے --3--	----	ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥
سِمرّتِ ساسترّ پڑہِ پُرانا --	----	ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥
وادُ وکھانہِ تتُ ن جانا --	----	ਵਾਦੁ ਵਖਾਣਹਿ ਤਤੁ ਨ ਜਾਣਾ ॥

وِݨُ گُر پُورے تتُ ن پائیۓَ سچ سُوچے سچُ راہا ہے --4--	----	ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥
سبھ سالاہے[1] سُݨِ سُݨِ آکھےَ -- |	----	ਸਭ ਸਾਲਾਹੇ ਸੁਣਿ ਸੁਣਿ ਆਖੈ ॥
آپے دانا سچُ پراکھےَ --	----	ਆਪੇ ਦਾਨਾ ਸਚੁ ਪਰਾਖੈ ॥
جِن کءُ ندرِ کرے پّربھ اپنی گُرمُکھِ سبدُ سلاہا ہے --5--	----	ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥
سُݨِ سُݨِ آکھےَ کیتی باݨٔی --	----	ਸੁਣਿ ਸੁਣਿ ਆਖੈ ਕੇਤੀ ਬਾਣੀ ॥
سُݨِ کہِیۓَ کو انّتُ ن جاݨٔی --	----	ਸੁਣਿ ਕਹੀਐ ਕੋ ਅੰਤੁ ਨ ਜਾਣੀ ॥
جا کءُ الکھُ لکھاۓ آپے اکتھ کتھا بُدھِ تاہا ہے --6--	----	ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥
جنمے کءُ واجہِ وادھاۓ --	----	ਜਨਮੇ ਕਉ ਵਾਜਹਿ ਵਾਧਾਏ ॥
سوہِلڑے اگِیانی گاۓ --	----	ਸੋਹਿਲੜੇ ਅਗਿਆਨੀ ਗਾਏ ॥
جو جنمےَ تِسُ سرپر مرݨٔا کِرتُ پئِیا سِرِ ساہا ہے --7--	----	ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥
سنّجوگُ وِجوگُ میرےَ پّربھِ کیۓ --	----	ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥
سّرِسٹِ اُپاءِ دُکھا سُکھ دِیۓ --	----	ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥
دُکھ سُکھ ہی تے بھۓ نِرالے گُرمُکھِ سِیلُ سناہا ہے --8--	----	ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥
نیکے ساچے کے واپاری --	----	ਨੀਕੇ ਸਾਚੇ ਕੇ ਵਾਪਾਰੀ ॥

[1] سالاحے-

سچُ سئُدا لےَ گُر وِیچاری --	----	ਸਚੁ ਸਉਦਾ ਲੈ ਗੁਰ ਵੀਚਾਰੀ ॥
سچا وکھرُ جِسُ دھنُ پلےَ سبدِ سچےَ اوماہا ہے --9--	----	ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥
کاچی سئُدی توٹا آوے --	----	ਕਾਚੀ ਸਉਦੀ ਤੋਟਾ ਆਵੈ ॥
گُرمُکھِ ونجُ کرے پربھ بھاوے --	----	ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥
پُونجی سابتُ راسِ سلامتِ چُوکا جم کا پھاہا ہے --10--	----	ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥
سبھُ کو بولے آپݨ بھاݨے --	----	ਸਭੁ ਕੋ ਬੋਲੈ ਆਪਣ ਭਾਣੈ ॥
منمُکھُ دُوجے بولِ ن جاݨے --	Page# [1033]	ਮਨਮੁਖੁ ਦੂਜੈ ਬੋਲਿ ਨ ਜਾਣੈ ॥
اندھُلے کی متِ اندھلی بولی آءِ گئیا دُکھُ تاہا ہے --11--	----	ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥
دُکھ مہِ جنمےَ دُکھ مہِ مرݨا --	----	ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥
دُوکھُ ن مٹےَ بِنُ گُر کی سرݨا --	----	ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥
دُوکھی اُپجےَ دُوکھی بنسےَ کیا لےَ آئیا کیا لےَ جاہا ہے --12--	----	ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥
سچی کرݨی گُر کی سِرکارا --	----	ਸਚੀ ਕਰਣੀ ਗੁਰ ਕੀ ਸਿਰਕਾਰਾ ॥
آوݨُ جاݨُ نہی جم دھارا --	----	ਆਵਣੁ ਜਾਣੁ 'ਨਹੀ' ਜਮ ਧਾਰਾ ॥
ڈال چھوڈِ تتُ مُول پراتا منِ ساچا اوماہا ہے --13--	----	ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥

ہرِ کے لوگ نہی جمُ مارے --	----	ਹਰਿ ਕੇ ਲੋਗ ਨਹੀ ਜਮੁ ਮਾਰੈ ॥
نا دُکھُ دیکھہِ پنّتھِ کرارے --	----	ਨਾ ਦੁਖੁ ਦੇਖਹਿ ਪੰਥਿ ਕਰਾਰੈ ॥
رام نامُ گھٹ انّترِ پُوجا اورُ ن دُوجا کاہا ہے --14--	----	ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥
اوڑُ ن کتھنےَ سِپھتِ[1] سجائی[2] -- | [1]صِفتِ- [2]سزائی-	----	ਓੜੁ ਨ ਕਥਨੈ ਸਿਫਤਿ ਸਜਾਈ ॥
جِءُ تُدھُ بھاوہِ رہہِ رجائی[1] -- | [1]رضائی-	----	ਜਿਉ ਤੁਧੁ ਭਾਵਹਿ ਰਹਹਿ ਰਜਾਈ ॥
درگہ پیَدھے جانِ سُہیلے ہُکمِ[1] سچے پاتِساہا[2] ہے --15-- | [1]حُکمِ- [2]پاتِشاہا-	----	ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥
کِیا کہِیَۓ گُݨ کتھہِ گھنیرے --	----	ਕਿਆ ਕਹੀਐ ਗੁਣ ਕਥਹਿ ਘਨੇਰੇ ॥
انّتُ ن پاوہِ وڈے وڈیرے --	----	ਅੰਤੁ ਨ ਪਾਵਹਿ ਵਡੇ ਵਡੇਰੇ ॥
نانکُ ساچُ ملےَ پتِ راکھہُ تُو سِرِ ساہا پاتِساہا[1] ہے --16--6--12-- | [1]پاتِشاہا-	----	ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥
مارُو مہلا[1] 1 دکھݨی -- | [1]محلا-	----	ਮਾਰੂ ਮਹਲਾ ੧ ਦਖਣੀ ॥
کائِیا نگرُ نگر گڑ انّدرِ --	----	ਕਾਇਆ ਨਗਰੁ ਨਗਰ ਗੜ ਅੰਦਰਿ ॥
ساچا واسا پُرِ گگننّدرِ --	----	ਸਾਚਾ ਵਾਸਾ ਪੁਰਿ ਗਗਨੰਦਰਿ ॥
استھِرُ تھانُ سدا نِرمائِلُ آپے آپُ اُپائِدا --1--	----	ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥

اندرِ کوٹ چھجے ہٹنالے ۔۔	----	ਅੰਦਰਿ ਕੋਟ ਛਜੇ ਹਟਨਾਲੇ ॥
آپے لیوےَ وستُ سمالے ۔۔	----	ਆਪੇ ਲੇਵੈ ਵਸਤੁ ਸਮਾਲੇ ॥
بجر کپاٹ جڑے جڑِ جانٹےَ گُر سبدی کھولائِدا ۔۔2۔۔	----	ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥
بھیترِ کوٹ گُپھا گھر جائی ۔۔	----	ਭੀਤਰਿ ਕੋਟ ਗੁਫਾ ਘਰ ਜਾਈ ॥
نءُ گھر تھاپے ہُکمِ[1] رجائی[2] ۔۔ | [1]حُکم۔ [2]رضائی۔	----	ਨਉ ਘਰ ਥਾਪੇ ਹੁਕਮਿ ਰਜਾਈ ॥
دسوےَ پُرکھُ الیکھُ اپاری آپے الکھُ لکھائِدا ۔۔3۔۔	----	ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥
پئُݨ پاݨی اگنی اِک واسا ۔۔	----	ਪਉਣ ਪਾਣੀ ਅਗਨੀ ਇਕ ਵਾਸਾ ॥
آپے کیتو کھیلُ تماسا[1] ۔۔ | [1]تماشا۔	----	ਆਪੇ ਕੀਤੋ ਖੇਲੁ ਤਮਾਸਾ ॥
بلدی جلِ نِورےَ کِرپا تے آپے جل نِدھِ پائِدا ۔۔4۔۔	----	ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥
دھرتِ اُپاءِ دھری دھرم سالا ۔۔	----	ਧਰਤਿ ਉਪਾਇ ਧਰੀ ਧਰਮ ਸਾਲਾ ॥
اُتپت پرلءُ آپ نِرالا ۔۔	----	ਉਤਪਤਿ ਪਰਲਉ ਆਪਿ ਨਿਰਾਲਾ ॥
پوݨےَ کھیلُ کِیا سبھ تھائی کلا کھِنّچ ڈھاہائِدا ۔۔5۔۔	----	ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥
بھار اٹھارہ مالݨِ تیری ۔۔	----	ਭਾਰ ਅਠਾਰਹ ਮਾਲਣਿ ਤੇਰੀ ॥
چئُرُ ڈھلےَ پوݨےَ لے پھیری ۔۔	----	ਚਉਰੁ ਢੁਲੈ ਪਵਣੈ ਲੈ ਫੇਰੀ ॥

چنّدُ سُورجُ دُءِ دِیپک راکھے سِس گھرِ سُورُ سمائِدا --6--	----	ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥
پنّکھی پنّچ اُڈِر نہی دھاوہِ --	----	ਪੰਖੀ ਪੰਚ ਉਡਰਿ ਨਹੀ ਧਾਵਹਿ ॥
سپھلِئو بِرکھُ انّمرِت پھلُ پاوہِ --	----	ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥
گُرمُکھِ سہجِ روے گُنّ گاوے ہرِ رسُ چوگ چُگائِدا --7--	----	ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥
جھِلمِل جھلکے چنّدُ ن تارا --	----	ਝਿਲਮਿਲ ਝਿਲਕੈ ਚੰਦੁ ਨ ਤਾਰਾ ॥
سُورج کِرنِّ ن بِجُلِ گینّارا --	----	ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
اکتھی کتھءُ چِہنُ نہی کوئی پُورِ رہِیا منِ بھائِدا --8--	----	ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥
پسری کِرنِّ جوتِ اُجِیالا --	----	ਪਸਰੀ ਕਿਰਣਿ ਜੋਤਿ ਉਜਿਆਲਾ ॥
کرِ کرِ دیکھے آپِ دئِیالا --	----	ਕਰਿ ਕਰਿ ਦੇਖੈ ਆਪਿ ਦਇਆਲਾ ॥
انہد رُنّ جھُنّکارُ سدا دھُنِ نِربھءُ کے گھرِ وائِدا --9--	----	ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥
انہدُ واجے بھّرمُ بھءُ بھاجے --	----	ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥
سگل بِیاپِ رہِیا پّربھُ چھاجے --	Page# [1034]	ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥
سبھ تیری تُو گُرمُکھِ جاتا درِ سوہے گُنّ گائِدا --10--	----	ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥
آدِ نِرنّجنُ نِرملُ سوئی --	----	ਆਦਿ ਨਿਰੰਜਨੁ ਨਿਰਮਲੁ ਸੋਈ ॥

اوُر ن جاݨا دُوجا کوئی --	----	ਅਵਰੁ ਨ ਜਾਣਾ ਦੂਜਾ ਕੋਈ ॥
ایکنّکارُ وسےَ مَنِ بھاوےَ ہئُمےَ گربُ گوائِدا --11--	----	ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥
انّمرِتُ پیِیا ستِگُرِ دِییا --	----	ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
اوُر ن جاݨا دُویا تِییا --	----	ਅਵਰੁ ਨ ਜਾਣਾ ਦੂਆ ਤੀਆ ॥
ایکو ایکُ سُ اپر پرنّپرُ پرکھِ کھجانےَ[1] پائِدا --12-- | [1] خزانے	----	ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥
گِیانُ دھِیانُ سچُ گہِر گنّبھِیرا --	----	ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥
کوءِ ن جاݨےَ تیرا چِیرا --	----	ਕੋਇ ਨ ਜਾਣੈ ਤੇਰਾ ਚੀਰਾ ॥
جیتی ہےَ تیتی تُدھُ جاچےَ کرمِ ملےَ سو پائِدا --13--	----	ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥
کرمُ دھرمُ سچُ ہاتھِ تُمارےَ --	----	ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥
ویپرواہ اکھُٹ بھنّڈارےَ --	----	ਵੇਪਰਵਾਹ ਅਖੁਟ ਭੰਡਾਰੈ ॥
تُو دئِیالُ کِرپالُ سدا پّربھُ آپے میلِ مِلائِدا --14--	----	ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥
آپے دیکھِ دِکھاوےَ آپے --	----	ਆਪੇ ਦੇਖਿ ਦਿਖਾਵੈ ਆਪੇ ॥
آپے تھاپِ اُتھاپے آپے --	----	ਆਪੇ ਥਾਪਿ ਉਥਾਪੇ ਆਪੇ ॥
آپے جوڑِ وِچھوڑے کرتا آپے مارِ جیوائِدا --15--	----	ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

جیتی ہے تیتی تُدھ اندرِ --	----	ਜੇਤੀ ਹੈ ਤੇਤੀ ਤੁਧੁ ਅੰਦਰਿ ॥
دیکھہِ آپ بَیس بج مندّرِ --	----	ਦੇਖਹਿ ਆਪਿ ਬੈਸਿ ਬਿਜ ਮੰਦਰਿ ॥
نانکُ ساچُ کہے بینتّی ہرِ درسنِ سُکھُ پائِدا --16--1--13--	----	ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥
مارُو مہلا[1] 1 -- | محلا[1]	----	ਮਾਰੂ ਮਹਲਾ ੧ ॥
درسنُ پاوا جے تُدھ بھاوا --	----	ਦਰਸਨੁ ਪਾਵਾ ਜੇ ਤੁਧੁ ਭਾਵਾ ॥
بھاءِ بھگتِ ساچے گُنْ گاوا --	----	ਭਾਇ ਭਗਤਿ ਸਾਚੇ ਗੁਣ ਗਾਵਾ ॥
تُدھُ بھانْے تۄ بھاوہِ کرتے آپے رسن رسائِدا --1--	----	ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥
سوہنِ بھگت پ٘ربھُو دربارے --	----	ਸੋਹਨਿ ਭਗਤ ਪ੍ਰਭੂ ਦਰਬਾਰੇ ॥
مُکتُ بھئے ہرِ داس تُمارے --	----	ਮੁਕਤੁ ਭਏ ਹਰਿ ਦਾਸ ਤੁਮਾਰੇ ॥
آپُ گواءِ تیرےَ رنّگِ راتے اندِنُ نامُ دھِیائِدا --2--	----	ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥
اِیسرُ ب٘رہما دیوی دیوا --	----	ਈਸਰੁ ਬ੍ਰਹਮਾ ਦੇਵੀ ਦੇਵਾ ॥
اِندّر تپے مُنِ تیری سیوا --	----	ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
جتی ستی کیتے بنواسی انّتُ ن کوئی پائِدا --3--	----	ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥
وِنُ جاناۓ کوءِ ن جانْے --	----	ਵਿਣੁ ਜਾਣਾਏ ਕੋਇ ਨ ਜਾਣੈ ॥
جو کِچھُ کرے سُ آپنْ بھانْے --	----	ਜੋ ਕਿਛੁ ਕਰੇ ਸੁ ਆਪਣ ਭਾਣੈ ॥

لکھ چئُراسِیہ جیء اُپاۓ بھاݨےَ ساہ لوائِدا ـ ـ4ـ ـ	----	ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥
جو تِسُ بھاوےَ سو نِہچءُ ہووےَ ـ ـ	----	ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥
منمُکھُ آپُ گݨاۓ رووےَ ـ ـ	----	ਮਨਮੁਖੁ ਆਪੁ ਗਣਾਏ ਰੋਵੈ ॥
ناوہُ بھُلا ٹھئُر ن پاۓ آءِ جاءِ دُکھُ پائِدا ـ ـ5ـ ـ	----	ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥
نِرمل کائِیا اُوجل ہنّسا ـ ـ	----	ਨਿਰਮਲ ਕਾਇਆ ਊਜਲ ਹੰਸਾ ॥
تِسُ وِچِ نامُ نِرنّجن انّسا ـ ـ	----	ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
سگلے دُوکھ انّمرِتُ کرِپیوےَ باہُڑِ دُوکھُ ن پائِدا ـ ـ6ـ ـ	----	ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
بہُ سادہُ دُوکھُ پراپتِ ہووےَ ـ ـ	----	ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥
بھوگہُ روگ سُ انّتِ وِگووےَ ـ ـ	----	ਭੋਗਹੁ ਰੋਗ ਸੁ ਅੰਤਿ ਵਿਗੋਵੈ ॥
ہرکھہُ سوگُ ن مِٹئی کبہُو وِݨُ بھاݨےَ بھرمائِدا ـ ـ7ـ ـ	----	ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥
گِیان وِہُوݨی بھوےَ سبائی ـ ـ	----	ਗਿਆਨ ਵਿਹੂਣੀ ਭਵੈ ਸਬਾਈ ॥
ساچا روِ رہِیا لِو لائی ـ ـ	----	ਸਾਚਾ ਰਵਿ ਰਹਿਆ ਲਿਵ ਲਾਈ ॥
نِربھءُ سبدُ گُرُو سچُ جاتا جوتی جوتِ مِلائِدا ـ ـ8ـ ـ	----	ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥
اٹلُ اڈولُ اتولُ مُرارے ـ ـ	----	ਅਟਲੁ ਅਡੋਲੁ ਅਤੋਲੁ ਮੁਰਾਰੇ ॥

کِھن مہِ ڈھاہِ پھیرِ اُسارے --	----	ਖਿਨ ਮਹਿ ਢਾਹਿ ਫੇਰਿ ਉਸਾਰੇ ॥
رُوپُ ن ریکھیا مِتِ نہی کِیمتِ[1] سبدِ بھیدِپتِیائِدا --9-- | [1]قیمتِ-	----	ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥
ہم داسن کے داس پیارے --	----	ਹਮ ਦਾਸਨ ਕੇ ਦਾਸ ਪਿਆਰੇ ॥
سادِھک ساچ بھلے وِیچارے --	Page# [1035]	ਸਾਧਿਕ ਸਾਚ ਭਲੇ ਵੀਚਾਰੇ ॥
مَنّے ناءُ سوئی جِݨِ جاسی آپے ساچُ دِرڑائِدا --10--	----	ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
پلےَ ساچُ سچے سچیارا --	----	ਪਲੈ ਸਾਚੁ ਸਚੇ ਸਚਿਆਰਾ ॥
ساچے بھاوےَ سبدُپیارا --	----	ਸਾਚੇ ਭਾਵੈ ਸਬਦੁ ਪਿਆਰਾ ॥
ترِبھوݨِ ساچُ کلا دھرِ تھاپی ساچے ہی پتِیائِدا --11--	----	ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
وڈا وڈا آکھےَ سبھ کوئی --	----	ਵਡਾ ਵਡਾ ਆਖੈ ਸਭੁ ਕੋਈ ॥
گُر بِنُ سوجھی کِنےَ ن ہوئی --	----	ਗੁਰ ਬਿਨੁ ਸੋਝੀ ਕਿਨੈ ਨ ਹੋਈ ॥
ساچِ ملےَ سو ساچے بھاۓ نا وِیچھُڑِ دُکھُ پائِدا --12--	----	ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
دھُرہُ وِچھُنّے دھاہی رُنّے --	----	ਧੁਰਹੁ ਵਿਛੁੰਨੇ ਧਾਹੀ ਰੁੰਨੇ ॥
مرِ مرِ جنمہِ مُہلتِ پُنّے --	----	ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
جِسُ بکھسے[1] تِسُ دے وڈِیائی میلِ ن پچھوتائِدا --13-- | [1]بخشے-	----	ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥

آپے کرتا آپے بھُگتا ـــ	----	ਆਪੇ ਕਰਤਾ ਆਪੇ ਭੁਗਤਾ ॥
آپے ترِپتا آپے مُکتا ـــ	----	ਆਪੇ ਤ੍ਰਿਪਤਾ ਆਪੇ ਮੁਕਤਾ ॥
آپے مُکتِ دانُ مُکتیسرُ ممتا موہُ چُکائِدا ــ14ــ	----	ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
دانا کے سِرِ دانُ وِیچارا ـــ	----	ਦਾਨਾ ਕੈ ਸਿਰਿ ਦਾਨੁ ਵੀਚਾਰਾ ॥
کرنْ کارنْ سمرتھُ اپارا ـــ	----	ਕਰਣ ਕਾਰਣ ਸਮਰਥੁ ਅਪਾਰਾ ॥
کرِ کرِ ویکھے کیتا اپنْا کرنْی کار کرائِدا ــ15ــ	----	ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
سے گُنْ گاوہِ ساچے بھاوہِ ـــ	----	ਸੇ ਗੁਣ ਗਾਵਹਿ ਸਾਚੇ ਭਾਵਹਿ ॥
تُجھ تے اُپجہِ تُجھ ماہِ سماوہِ ـــ	----	ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
نانکُ ساچُ کہے بینںّتی مِلِ ساچے سُکھُ پائِدا ــ16ــ2ــ14ــ	----	ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
مارُو مہلا[1] 1 ـــ | [1] محلا	----	ਮਾਰੂ ਮਹਲਾ ੧ ॥
اربد نربد دھُنّدھوکارا ـــ	----	ਅਰਬਦ ਨਰਬਦ ਧੁੰਧੂਕਾਰਾ ॥
دھرنِ ن گگنا ہُکمُ[1] اپارا ـــ | [1] حُکمُ	----	ਧਰਣਿ ਨ ਗਗਨਾ ਹੁਕਮੁ ਅਪਾਰਾ ॥
نا دِنُ رَینِ ن چنّدُ ن سُورجُ سُنّن سمادھِ لگائِدا ــ1ــ	----	ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
کھانْی ن بانْی پئُنْ ن پانْی ـــ	----	ਖਾਣੀ ਨ ਬਾਣੀ ਪਉਣ ਨ ਪਾਣੀ ॥

اوپتِ کھپتِ ن آوݨ جاݨی ـــ	----	ਓਪਤਿ ਖਪਤਿ ਨ ਆਵਣ ਜਾਣੀ ॥
کھنڈ پتال سپت نہی ساگر ندی ن نیرُ وہائِدا ــ2ــ	----	ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
نا تدِ سُرگُ مچھُ پئیالا ـــ	----	ਨਾ ਤਦਿ ਸੁਰਗੁ ਮਛੁ ਪਇਆਲਾ ॥
[1]دوزکُ | دوجکُ[1] بھِستُ نہی کھےَ کالا ـــ	----	ਦੋਜਕੁ ਭਿਸਤੁ ਨਹੀ ਖੈ ਕਾਲਾ ॥
نرکُ سُرگُ نہی جنّمݨُ مرݨا نا کو آءِ ن جائِدا ــ3ــ	----	ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
برہما بِسنُ مہیسُ ن کوئی ـــ	----	ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
اورُ ن دِسےَ ایکو سوئی ـــ	----	ਅਵਰੁ ਨ ਦੀਸੈ ਏਕੋ ਸੋਈ ॥
نارِ پُرکھُ نہی جاتِ[1] ن جنما [1]ذات | نا کو دُکھُ سُکھُ پائِدا ــ4ــ	----	ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
نا تدِ جتی ستی بنواسی ـــ	----	ਨਾ ਤਦਿ ਜਤੀ ਸਤੀ ਬਨਵਾਸੀ ॥
نا تدِ سِدھ سادھِک سُکھواسی ـــ	----	ਨਾ ਤਦਿ ਸਿਧ ਸਾਧਿਕ ਸੁਖਵਾਸੀ ॥
جوگی جنّگم بھیکھُ ن کوئی نا کو ناتھُ کہائِدا ــ5ــ	----	ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
جپ تپ سنّجم نا بّرت پوجا ـــ	----	ਜਪ ਤਪ ਸੰਜਮ ਨਾ ਬ੍ਰਤ ਪੂਜਾ ॥
نا کو آکھِ وکھاݨےَ دوجا ـــ	----	ਨਾ ਕੋ ਆਖਿ ਵਖਾਣੈ ਦੂਜਾ ॥
آپے آپِ اُپاءِ وِگسےَ [1]قیمتِ | آپے کیمتِ[1] پائِدا ــ6ــ	----	ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥

نا سُچِ سنّجمُ تُلسی مالا ـــ	----	ਨਾ ਸੁਚਿ ਸੰਜਮੁ ਤੁਲਸੀ ਮਾਲਾ ॥
گوپی کانُ ن گئُو گویالا[1] ـــ | [1]گویالا۔	----	ਗੋਪੀ ਕਾਨੁ ਨ ਗਊ ਗੁੋਆਲਾ ॥
تنّتُ منّتُ پاکھنّڈُ ن کوئی نا کو ونّسُ وجائِدا ـــ7ـــ	----	ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
کرم دھرم نہِی مائِیا ماکھی ـــ	----	ਕਰਮ ਧਰਮ 'ਨਹੀ' ਮਾਇਆ ਮਾਖੀ ॥
جاتِ[1] جنمُ نہی دِسے آکھی ـــ | [1]زاتِ۔	----	ਜਾਤਿ ਜਨਮੁ ਨਹੀ ਦੀਸੈ ਆਖੀ ॥
ممتا جالُ کالُ نہی ماتھےَ نا کو کسےَ دھِیائِدا ـــ8ـــ	----	ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
نِنّدُ بِنّدُ نہی جی ءُ ن جِنّدو ـــ	----	ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
نا تدِ گورکھُ ن ماچھِنّدو ـــ	----	ਨਾ ਤਦਿ ਗੋਰਖੁ ਨ ਮਾਛਿੰਦੋ ॥
نا تدِ گیانُ دھِیانُ کُل اوپتِ نا کو گنٹت گنٹائِدا ـــ9ـــ	----	ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
ورن بھیکھ نہِی بّرہمٹ کھتّری ـــ	----	ਵਰਨ ਭੇਖ 'ਨਹੀ' ਬ੍ਰਹਮਣ ਖਤ੍ਰੀ ॥
دےءُ ن دیہُرا گئُو گائِتّری ـــ	Page# [1036]	ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ہوم جگ نہِی تِیرتھِ ناوݨُ نا کو پُوجا لائِدا ـــ10ـــ	----	ਹੋਮ ਜਗ 'ਨਹੀ' ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥
نا کو مُلا نا کو کاجی[1] ـــ | [1]قاضی۔	----	ਨਾ ਕੋ ਮੁਲਾ ਨਾ ਕੋ ਕਾਜੀ ॥
نا کو سیکھُ مسائِکُ[1] ہاجی ـــ | [1]مشائِکُ۔	----	ਨਾ ਕੋ ਸੇਖੁ ਮਸਾਇਕੁ ਹਾਜੀ ॥

رئیئتِ[1] راءُ ن ہئُمَے دُنِیا نا کو کہنُ کہائِدا --11-- | [1]رعیئتِ-	----	ਰਈਅਤਿ ਰਾਉ 'ਨ' ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥
بھاءُ ن بھگتی نا سِو سکتی --	----	ਭਾਉ ਨ ਭਗਤੀ ਨਾ ਸਿਵ ਸਕਤੀ ॥
ساجنُ میِتُ بِنّدُ نہی رکتی --	----	ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
آپے ساہُ آپے ونْجارا ساچے ایہو بھائِدا --12--	----	ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥
بید کتیب ن سِمّرِتِ ساست --	----	ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥
پاٹھ پُرانْ اُدَے نہی آست --	----	ਪਾਠ ਪੁਰਾਣ ਉਦੈ ਨਹੀ ਆਸਤ ॥
کہتا بکتا آپِ اگوچرُ آپے الکھُ لکھائِدا --13--	----	ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥
جا تِسُ بھانْا تا جگتُ اُپائِیا --	----	ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥
باجھُ کلا آڈانْ رہائِیا --	----	ਬਾਝੁ ਕਲਾ ਆਡਾਣੁ ਰਹਾਇਆ ॥
بْرہما بِسنُ مہیسُ اُپائے مائِیا موہُ ودھائِدا --14--	----	ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥
وِرلے کءُ گر سبدُ سُنائِیا --	----	ਵਿਰਲੇ ਕਉ ਗੁਰ ਸਬਦੁ ਸੁਣਾਇਆ ॥
کرِ کرِ دیکھے ہُکمُ[1] سبائِیا -- | [1]حکم-	----	ਕਰਿ ਕਰਿ ਦੇਖੈ ਹੁਕਮੁ ਸਬਾਇਆ ॥
کھنڈ برہمنڈ پاتال ارنّبھے گُپتہُ پرگٹی آئِدا --15--	----	ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥

تا کا انّتُ ن جاݨےَ کوئی --	----	ਤਾ ਕਾ ਅੰਤੁ ਨ ਜਾਣੈ ਕੋਈ ॥
پُورے گُر تے سوجھی ہوئی --	----	ਪੂਰੇ ਗੁਰ ਤੇ ਸੋਝੀ ਹੋਈ ॥
نانک ساچ رتے بِسمادی بِسم بھئے گُݨ گائِدا --16--3--15--	----	ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥
مارُو مہلا[1] 1 -- | محلا[1]	----	ਮਾਰੂ ਮਹਲਾ ੧ ॥
آپے آپُ اُپاءِ نِرالا --	----	ਆਪੇ ਆਪੁ ਉਪਾਇ ਨਿਰਾਲਾ ॥
ساچا تھانُ کیئو دئِیالا --	----	ਸਾਚਾ ਥਾਨੁ ਕੀਓ ਦਇਆਲਾ ॥
پئُݨ پاݨی اگنی کا بنّدھنُ کائِیا کوٹُ رچائِدا --1--	----	ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥
ن ءُ گھرُ تھاپے تھاپݨہارے --	----	ਨਉ ਘਰੁ ਥਾਪੇ ਥਾਪਣਹਾਰੈ ॥
دسوےَ واسا الکھ اپارے --	----	ਦਸਵੈ ਵਾਸਾ ਅਲਖ ਅਪਾਰੈ ॥
سائِر سپت بھرے جلِ نِرملِ گُرمُکھِ مَیلُ ن لائِدا --2--	----	ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥
روِ سسِ دِیپک جوتِ سبائی --	----	ਰਵਿ ਸਸਿ ਦੀਪਕ ਜੋਤਿ ਸਬਾਈ ॥
آپے کرِ ویکھےَ وڈِیائی --	----	ਆਪੇ ਕਰਿ ਵੇਖੈ ਵਡਿਆਈ ॥
جوتِ سرُوپ سدا سُکھداتا سچے سوبھا پائِدا --3--	----	ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥
گڑ مہِ ہاٹ پٹݨ واپارا --	----	ਗੜ ਮਹਿ ਹਾਟ ਪਟਣ ਵਾਪਾਰਾ ॥
پُورےَ تولِ تولےَ ونجارا --	----	ਪੂਰੈ ਤੋਲਿ ਤੋਲੈ ਵਣਜਾਰਾ ॥

آپے رتنُ وِساہے لیوےَ آپے کِیمتِ[1] پائِدا --4-- | قیمتِ[1]	----	ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥
کِیمتِ[1] پائی پاوݨہارےَ -- | قیمتِ[1]	----	ਕੀਮਤਿ ਪਾਈ ਪਾਵਣਹਾਰੈ ॥
ویپرواہ پُورے بھنّڈارےَ --	----	ਵੇਪਰਵਾਹ ਪੂਰੇ ਭੰਡਾਰੈ ॥
سرب کلا لے آپے رہِیا گُرمُکھِ کِسےَ بُجھائِدا --5--	----	ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥
ندرِ کرے پُورا گُرُ بھیٹےَ --	----	ਨਦਰਿ ਕਰੇ ਪੂਰਾ ਗੁਰੁ ਭੇਟੈ ॥
جم جنّدارُ ن مارے پھیٹےَ --	----	ਜਮ ਜੰਦਾਰੁ ਨ ਮਾਰੈ ਫੇਟੈ ॥
جِءُ جل انّترِ کملُ بِگاسی آپے بِگسِ دھِیائِدا --6--	----	ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥
آپے ورکھےَ انّمرِت دھارا --	----	ਆਪੇ ਵਰਖੈ ਅੰਮ੍ਰਿਤ ਧਾਰਾ ॥
رتن جویہر لال اپارا --	----	ਰਤਨ ਜਵੇਹਰ ਲਾਲ ਅਪਾਰਾ ॥
ستِگُرُ ملےَ ت پُورا پائیِئےَ پ٘ریم پدارتھُ پائِدا --7--	----	ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥
پ٘ریم پدارتھُ لہےَ امولو --	----	ਪ੍ਰੇਮ ਪਦਾਰਥੁ ਲਹੈ ਅਮੋਲੋ ॥
کب ہی ن گھاٹسِ پُورا تولو --	----	ਕਬ ਹੀ ਨ ਘਾਟਸਿ ਪੂਰਾ ਤੋਲੋ ॥
سچے کا واپاری ہووےَ سچو سئُدا پائِدا --8--	----	ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥
سچا سئُدا وِرلا کو پاۓ --	----	ਸਚਾ ਸਉਦਾ ਵਿਰਲਾ ਕੋ ਪਾਏ ॥

پُورا ستِگُرُ ملے مِلاۓ --

ਪੂਰਾ ਸਤਿਗੁਰੁ ਮਿਲੈ ਮਿਲਾਏ ॥

گُرمُکھِ ہوءِ سُ ہُکمُ[1] پچھانے
مانے ہُکمُ[2] سمائِدا --9-- | [1]حُکمُ- [2]حُکمُ-

ਗੁਰਮੁਖਿ ਹੋਇ ਸੁ ਹੁਕਮੁ ਪਛਾਣੈ
ਮਾਨੈ ਹੁਕਮੁ ਸਮਾਇਦਾ ॥੯॥

ہُکمے[1] آئِیا ہُکمِ[2] سمائِیا -- | [1]حُکمے- [2]حُکمِ-
Page# [1037]
ਹੁਕਮੇ ਆਇਆ ਹੁਕਮਿ ਸਮਾਇਆ ॥

ہُکمے[1] دِسے جگتُ اُپائِیا -- | [1]حُکمے-

ਹੁਕਮੇ ਦੀਸੈ ਜਗਤੁ ਉਪਾਇਆ ॥

ہُکمے[1] سُرگُ مچھُ پئِیالا
ہُکمے[2] کلا رہائِدا --10-- | [1]حُکمے- [2]حُکمے-

ਹੁਕਮੇ ਸੁਰਗੁ ਮਛੁ ਪਇਆਲਾ
ਹੁਕਮੇ ਕਲਾ ਰਹਾਇਦਾ ॥੧੦॥

ہُکمے[1] دھرتی دھئُل سِرِ بھارنّ -- | [1]حُکمے-

ਹੁਕਮੇ ਧਰਤੀ ਧਉਲ ਸਿਰਿ ਭਾਰੰ ॥

ہُکمے[1] پئُݨ پاݨی گَیݨارنّ -- | [1]حُکمے-

ਹੁਕਮੇ ਪਉਣ ਪਾਣੀ ਗੈਣਾਰੰ ॥

ہُکمے[1] سِو سکتی گھرِ واسا
ہُکمے[2] کھیل کھیلائِدا --11-- | [1]حُکمے- [2]حُکمے-

ਹੁਕਮੇ ਸਿਵ ਸਕਤੀ ਘਰਿ ਵਾਸਾ
ਹੁਕਮੇ ਖੇਲ ਖੇਲਾਇਦਾ ॥੧੧॥

ہُکمے[1] آڈاݨے آگاسی -- | [1]حُکمے-

ਹੁਕਮੇ ਆਡਾਣੇ ਆਗਾਸੀ ॥

ہُکمے[1] جل تھل ترِّبھوݨ واسی -- | [1]حُکمے-

ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥

ہُکمے[1] ساس گِراس سدا پھُنِ
ہُکمے[2] دیکھِ دِکھائِدا --12-- | [1]حُکمے- [2]حُکمے-

ਹੁਕਮੇ ਸਾਸ ਗਿਰਾਸ ਸਦਾ ਫੁਨਿ
ਹੁਕਮੇ ਦੇਖਿ ਦਿਖਾਇਦਾ ॥੧੨॥

ہُکمِ[1] اُپاۓ دس اُئتارا -- | [1]حُکمِ-

ਹੁਕਮਿ ਉਪਾਏ ਦਸ ਅਉਤਾਰਾ ॥

دیو دانو اگݨت اپارا --

ਦੇਵ ਦਾਨਵ ਅਗਣਤ ਅਪਾਰਾ ॥

مانے ہُکمُ[1] سُ درگہ پیجھے
ساچِ مِلاءِ سمائِدا --13-- | [1]حُکمُ-

ਮਾਨੈ ਹੁਕਮੁ ਸੁ ਦਰਗਹ ਪੈਝੈ
ਸਾਚਿ ਮਿਲਾਇ ਸਮਾਇਦਾ ॥੧੩॥

ہُکمے[1] جُگ چھتِیہ گُدارے ۔۔ | [1]حُکمے۔	----	ਹੁਕਮੇ ਜੁਗ ਛਤੀਹ ਗੁਦਾਰੇ ॥
ہُکمے[1] سِدھ سادھِک وِیچارے ۔۔ | [1]حُکمے۔	----	ਹੁਕਮੇ ਸਿਧ ਸਾਧਿਕ ਵੀਚਾਰੇ ॥
آپِ ناتھُ نتھِیں سبھ جا کی بکھسے[1] مُکتِ کرائِدا ۔۔14۔۔ | [1]بخشے۔	----	ਆਪਿ ਨਾਥੁ ਨਥੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥
کائِیا کوٹُ گڑھے مہِ راجا ۔۔	----	ਕਾਇਆ ਕੋਟੁ ਗੜੈ ਮਹਿ ਰਾਜਾ ॥
نیب کھواس[1] بھلا درواجا[2] ۔۔ | [1]خواس۔ [2]دروازا۔	----	ਨੇਬ ਖਵਾਸ ਭਲਾ ਦਰਵਾਜਾ ॥
مِتھِیا لوبھُ ناہی گھرِ واسا لبِ پاپِ پچھُتائِدا ۔۔15۔۔	----	ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥
ستُ سنّتوکھُ نگر مہِ کاری ۔۔	----	ਸਤੁ ਸੰਤੋਖੁ ਨਗਰ ਮਹਿ ਕਾਰੀ ॥
جتُ ستُ سنّجمُ سرنِ مُراری ۔۔	----	ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥
نانک سہجِ ملے جگجِیونُ گُر سبدی پتِ پائِدا ۔۔16۔۔4۔۔16۔۔	----	ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥
مارُو مہلا[1] 1 ۔۔ | [1]محلا۔	----	ਮਾਰੂ ਮਹਲਾ ੧ ॥
سُنّن کلا اپرنّپرِ دھاری ۔۔	----	ਸੁੰਨ ਕਲਾ ਅਪਰੰਪਰਿ ਧਾਰੀ ॥
آپِ نِرالمُ اپر اپاری ۔۔	----	ਆਪਿ ਨਿਰਾਲਮੁ ਅਪਰ ਅਪਾਰੀ ॥
آپے کُدرتِ[1] کرِ کرِ دیکھے سُنّنہُ سُنّنُ اُپائِدا ۔۔1۔۔ | [1]قُدرتِ۔	----	ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥
پئُڑُ پانی سُنّنے تے ساجے ۔۔	----	ਪਉਣੁ ਪਾਣੀ ਸੁੰਨੈ ਤੇ ਸਾਜੇ ॥
سّرِسٹِ اُپاءِ کائِیا گڑ راجے ۔۔	----	ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥

اگنِ پانڈی جیء جوتِ تُماری سُنّنے کلا رہائِدا --2--	----	ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
سُنّنہُ بّرہما بِسنُ مہیسُ اُپاۓ --	----	ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
سُنّنے ورتے جُگ سباۓ --	----	ਸੁੰਨੇ ਵਰਤੇ ਜੁਗ ਸਬਾਏ ॥
اِسُ پد وِیچارے سو جنُ پُورا تِسُ ملیۓَ بھرمُ چُکائِدا --3--	----	ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
سُنّنہُ سپت سروور تھاپے --	----	ਸੁੰਨਹੁ ਸਪਤ ਸਰੋਵਰ ਥਾਪੇ ॥
جِنِ ساجے وِیچارے آپے --	----	ਜਿਨਿ ਸਾਜੇ ਵੀਚਾਰੇ ਆਪੇ ॥
تِتُ ست سرِ منُویا گُرمُکھِ ناوےَ پھِرِ باہُڑِ جوݨِ ن پائِدا --4--	----	ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥
سُنّنہُ چنّدُ سُورجُ گیݨارے --	----	ਸੁੰਨਹੁ ਚੰਦੁ ਸੂਰਜੁ ਗੈਣਾਰੇ ॥
تِس کی جوتِ تّرِبھوݨ سارے --	----	ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
سُنّنے الکھ اپار نِرالمُ سُنّنے تاڑی لائِدا --5--	----	ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥
سُنّنہُ دھرتِ اکاسُ اُپاۓ --	----	ਸੁੰਨਹੁ ਧਰਤਿ ਅਕਾਸੁ ਉਪਾਏ ॥
بِنُ تھنّما راکھے سچُ کل پاۓ --	----	ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥
تّرِبھوݨ ساجِ میکھُلی مائِیا آپِ اُپاءِ کھپائِدا --6--	----	ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥
سُنّنہُ کھانڈی سُنّنہُ بانڈی --	----	ਸੁੰਨਹੁ ਖਾਣੀ ਸੁੰਨਹੁ ਬਾਣੀ ॥

سُنّنہُ اُپجی سُنّنِ سمانڈئی --	----	ਸੁੰਨਹੁ ਉਪਜੀ ਸੁੰਨਿ ਸਮਾਣੀ ॥
اُتبھُجُ چلتُ کِیا سِرِ کرتےَ بِسمادُ سبدِ دیکھائِدا --7--	----	ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥
سُنّنہُ راتِ دِنسُ دُءِ کیِئے --	----	ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥
اوپتِ کھپتِ سُکھا دُکھ دِیئے --	----	ਓਪਤਿ ਖਪਤਿ ਸੁਖਾ ਦੁਖ ਦੀਏ ॥
سُکھ دُکھ ہی تے امرُ اِتیتا گُرمُکھِ نِج گھرُ پائِدا --8--	----	ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥
سام ویدُ رِگُ ججُرُ اتھربڑُ --	----	ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥
بّرہمے مُکھِ مائِیا ہےَ تّرے گُنڑ --	Page# [1038]	ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
تا کی کِیمتِ[1] کہِ ن سکےَ کو تِ ءُ بولے جِ ءُ بولائِدا --9-- | [1]قیمتِ-	----	ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
سُنّنہُ سپت پاتال اُپائے --	----	ਸੁੰਨਹੁ ਸਪਤ ਪਾਤਾਲ ਉਪਾਏ ॥
سُنّنہُ بھوڑ رکھے لِو لائے --	----	ਸੁੰਨਹੁ ਭਵਣ ਰਖੇ ਲਿਵ ਲਾਏ ॥
آپے کارڑُ کِیا اپرنّپرِ سبھُ تیرو کِیا کمائِدا --10--	----	ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
رج تم ست کل تیری چھائِیا --	----	ਰਜ ਤਮ ਸਤ ਕਲ ਤੇਰੀ ਛਾਇਆ ॥
جنم مرڑ ہئُمےَ دُکھُ پائِیا --	----	ਜਨਮ ਮਰਣ ਹਉਮੈ ਦੁਖੁ ਪਾਇਆ ॥

جِس نوٗ کرِپا کرے ہرِ گُرمُکھِ گُݨ چؤُتھےَ مُکتِ کرائِدا --11--	----	ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
سُنّنہُ اُپجے دس اوتارا --	----	ਸੁੰਨਹੁ ਉਪਜੇ ਦਸ ਅਵਤਾਰਾ ॥
سرِسٹِ اُپاءِ کییا پاسارا --	----	ਸ੍ਰਿਸਟਿ ਉਪਾਇ ਕੀਆ ਪਾਸਾਰਾ ॥
دیو دانو گݨ گنّدھرب ساجے سبھِ لِکھِیا کرم کمائِدا --12--	----	ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
گُرمُکھِ سمجھےَ روگُ ن ہوئی --	----	ਗੁਰਮੁਖਿ ਸਮਝੈ ਰੋਗੁ ਨ ਹੋਈ ॥
اِہ گُر کی پئُڑی جاݨےَ جنُ کوئی --	----	ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥
جُگہ جُگنّترِ مُکتِ پرائِݨ سو مُکتِ بھئِیا پتِ پائِدا --13--	----	ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
پنّچ تتُ سُنّنہُ پرگاسا --	----	ਪੰਚ ਤਤੁ ਸੁੰਨਹੁ ਪਰਗਾਸਾ ॥
دیہ سنّجوگی کرم ابھِیاسا --	----	ਦੇਹ ਸੰਜੋਗੀ ਕਰਮ ਅਭਿਆਸਾ ॥
بُرا بھلا دُءِ مستکِ لِکھے پاپُ پُنّنُ بیجائِدا --14--	----	ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥
اُوتم ستِگُر پُرکھ نِرالے --	----	ਊਤਮ ਸਤਿਗੁਰ ਪੁਰਖ ਨਿਰਾਲੇ ॥
سبدِ رتے ہرِ رسِ متوالے --	----	ਸਬਦਿ ਰਤੇ ਹਰਿ ਰਸਿ ਮਤਵਾਲੇ ॥
رِدھِ بُدھِ سِدھِ گِیانُ گُرو تے پائیۓَ پوٗرےَ بھاگِ مِلائِدا --15--	----	ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
اِس من مائِیا کءُ نیہُ گھنیرا --	----	ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥

کوئی بُوجھہُ گِیانی کرہُ نِبیرا --	----	ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
آسا منسا ہئُمےَ سہسا نرُ لوبھی کوڑُ کمائِدا --16--	----	ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
ستِگُر تے پاۓ وِیچارا --	----	ਸਤਿਗੁਰ ਤੇ ਪਾਏ ਵੀਚਾਰਾ ॥
سُنّن سمادھِ سچے گھر بارا --	----	ਸੁੰਨ ਸਮਾਧਿ ਸਚੇ ਘਰ ਬਾਰਾ ॥
نانک نِرمل نادُ سبد دھُنِ سچُ رامےَ نامِ سمائِدا --17--5--17--	----	ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥
مارُو مہلا[1] 1 -- | [1]محلا-	----	ਮਾਰੂ ਮਹਲਾ ੧ ॥
جہ دیکھا تہ دِین دئِیالا --	----	ਜਹ ਦੇਖਾ ਤਹ ਦੀਨ ਦਇਆਲਾ ॥
آءِ ن جائی پّربھُ کِرپالا --	----	ਆਇ ਨ ਜਾਈ ਪ੍ਰਭੁ ਕਿਰਪਾਲਾ ॥
جِیا انّدرِ جُگتِ سمائی رہِئو نِرالمُ رائِیا --1--	----	ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥
جگُ تِس کی چھائِیا جِسُ باپُ ن مائِیا --	----	ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥
نا تِسُ بھَینڑ ن بھراءُ کمائِیا --	----	ਨਾ ਤਿਸੁ ਭੈਣ ਨ ਭਰਾਉ ਕਮਾਇਆ ॥
نا تِسُ اوپتِ کھپتِ کُل جاتی[1] اوہُ اجراورُ منِ بھائِیا --2-- | [1]زاتی-	----	ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥
تُو اکال پُرکھُ ناہی سِرِ کالا --	----	ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥

تُو پُرکھُ الیکھ اگنّم نِرالا --	----	ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
ست سنّتوکھِ سبدِ اتِ سِیتلُ سہج بھاءِ لِو لائیا --3--	----	ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥
ترَے ورتاءِ چئُتھے گھرِ واسا --	----	ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥
کال بِکال کیئِ اِک گّراسا --	----	ਕਾਲ ਬਿਕਾਲ ਕੀਏ ਇਕ ਗ੍ਰਾਸਾ ॥
نِرمل جوتِ سرب جگجیونُ گُرِ انہد سبدِ دِکھائِیا --4--	----	ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥
اُوتم جن سنّت بھلے ہرِپیارے --	----	ਊਤਮ ਜਨ ਸੰਤ ਭਲੇ ਹਰਿ ਪਿਆਰੇ ॥
ہرِ رس ماتے پارِ اُتارے --	----	ਹਰਿ ਰਸ ਮਾਤੇ ਪਾਰਿ ਉਤਾਰੇ ॥
نانک رینڑ سنّت جن سنّگتِ ہرِ گُر پرسادی پائِیا --5--	----	ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥
تُو انترجامی جیء سبھِ تیرے --	----	ਤੂ ਅੰਤਰਜਾਮੀ ਜੀਅ ਸਭਿ ਤੇਰੇ ॥
تُو داتا ہم سیوک تیرے --	----	ਤੂ ਦਾਤਾ ਹਮ ਸੇਵਕ ਤੇਰੇ ॥
انّمرِت نامُ کّرِپا کرِ دیجےَ گُرِ گیان رتنُ دِیپائِیا --6--	Page# [1039]	ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥
پنّچ تتُ مِلِ اِہُ تنُ کیِیا --	----	ਪੰਚ ਤਤੁ ਮਿਲਿ ਇਹੁ ਤਨੁ ਕੀਆ ॥
آتم رام پاۓ سُکھُ تھِیا --	----	ਆਤਮ ਰਾਮ ਪਾਏ ਸੁਖੁ ਥੀਆ ॥
کرم کرتُوتِ انّمرِت پھلُ لاگا ہرِ نام رتنُ منِ پائِیا --7--	----	ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥

نا تِسُ بھُوکھ پِیاس منُ مانِیا --	----	ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥
سرب نِرنّجنُ گھٹِ گھٹِ جانِیا --	----	ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥
انّمرِت رسِ راتا کیول بَیراگی گُرمتِ بھاءِ سُبھائِیا --8--	----	ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥
ادھِیاتم کرم کرے دِنُ راتی --	----	ਅਧਿਆਤਮ ਕਰਮ ਕਰੇ ਦਿਨੁ ਰਾਤੀ ॥
نِرمل جوتِ نِرنّترِ جاتی --	----	ਨਿਰਮਲ ਜੋਤਿ ਨਿਰੰਤਰਿ ਜਾਤੀ ॥
سبدُ رسالُ رسن رسِ رسنا بینُڑ رسالُ وجائِیا --9--	----	ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥
بینُڑ رسالُ وجاوےَ سوئی --	----	ਬੇਣੁ ਰਸਾਲੁ ਵਜਾਵੈ ਸੋਈ ॥
جا کی ترِّبھوݨ سوجھی ہوئی --	----	ਜਾ ਕੀ ਤ੍ਰਿਭਵਣ ਸੋਝੀ ਹੋਈ ॥
نانکُ بُوجھہُ اِہ بِدھِ گُرمتِ ہرِ رام نامِ لِو لائِیا --10--	----	ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥
اَیسے جن وِرلے سنّسارے --	----	ਐਸੇ ਜਨ ਵਿਰਲੇ ਸੰਸਾਰੇ ॥
گُر سبدُ وِیچارہِ رہہِ نِرارے --	----	ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥
آپِ ترہِ سنّگتِ کُل تارہِ تِن سپھل جنمُ جگِ آئِیا --11--	----	ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥
گھرُ درُ منّدرُ جاݨےَ سوئی --	----	ਘਰੁ ਦਰੁ ਮੰਦਰੁ ਜਾਣੈ ਸੋਈ ॥
جِسُ پُورے گُر تے سوجھی ہوئی --	----	ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥

کائیا گڑ مہل[1] مہلی[2] پربھ ساچا سچ ساچا تکھتُ[3] رچائیا --12-- | محل[1]- محلی[2]- تخت[3]-	----	ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥
چتُر دس ہاٹ دِیوے دُءِ ساکھی --	----	ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥
سیوک پنّچ ناہی بِکھُ چاکھی --	----	ਸੇਵਕ ਪੰਚ ਨਾਹੀ ਬਿਖੁ ਚਾਖੀ ॥
انتر وستُ انُوپ نِرمولک گُرِ ملِئے ہر دھن پائیا --13--	----	ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥
تکھتِ[1] بہے تکھتےَ[2] کی لائِک -- | تخت[1]- تختے[2]-	----	ਤਖਤਿ ਬਹੈ ਤਖਤੈ ਕੀ ਲਾਇਕ ॥
پنّچ سمائے گُرمتِ پائِک --	----	ਪੰਚ ਸਮਾਏ ਗੁਰਮਤਿ ਪਾਇਕ ॥
آدِ جُگادی ہے بھی ہوسی سہسا بھرمُ چُکائیا --14--	----	ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥
تکھتِ[1] سلامُ ہووے دِنُ راتی -- | تخت[1]-	----	ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥
اِہُ ساچُ وڈائی گُرمتِ لِو جاتی --	----	ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥
نانک رامُ جپہُ ترُ تاری ہرِ انّتِ سکھائی پائیا --18--1--15--	----	ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥
مارُو مہلا[1] 1 -- | محلا[1]-	----	ਮਾਰੂ ਮਹਲਾ ੧ ॥
ہرِ دھن سنّچہُ رے جن بھائی --	----	ਹਰਿ ਧਨੁ ਸੰਚਹੁ ਰੇ ਜਨ ਭਾਈ ॥
ستگُر سیوِ رہہُ سرنائی --	----	ਸਤਿਗੁਰ ਸੇਵਿ ਰਹਹੁ ਸਰਣਾਈ ॥

تسکرُ چورُ ن لاگےَ تا کءُ دھُنِ اُپجےَ سبدِ جگائِیا ۔۔1۔۔	----	ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥	
تُو ایکنّکارُ نِرالمُ راجا ۔۔	----	ਤੂ ਏਕੰਕਾਰੁ ਨਿਰਾਲਮੁ ਰਾਜਾ ॥	
تُو آپِ سوارہِ جن کے کاجا ۔۔	----	ਤੂ ਆਪਿ ਸਵਾਰਹਿ ਜਨ ਕੇ ਕਾਜਾ ॥	
امرُ اڈولُ اپارُ امولکُ ہرِ استھِر تھانِ سُہائِیا ۔۔2۔۔	----	ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥	
دیہی نگری اُوتم تھانا ۔۔	----	ਦੇਹੀ ਨਗਰੀ ਊਤਮ ਥਾਨਾ ॥	
پنّچ لوک وسہِ پردھانا ۔۔	----	ਪੰਚ ਲੋਕ ਵਸਹਿ ਪਰਧਾਨਾ ॥	
اُوپرِ ایکنّکارُ نِرالمُ سُنّن سمادھِ لگائِیا ۔۔3۔۔	----	ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥	
دیہی نگری نءُ درواجے[1] ۔۔	----	ਦੇਹੀ ਨਗਰੀ ਨਉ ਦਰਵਾਜੇ ॥	[1]دروازے۔
سِرِ سِرِ کرنَیہارے ساجے ۔۔	----	ਸਿਰਿ ਸਿਰਿ ਕਰਣੈਹਾਰੈ ਸਾਜੇ ॥	
دسوےَ پُرکھُ اتِیتُ نِرالا آپے الکھُ لکھائِیا ۔۔4۔۔	----	ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥	
پُرکھُ الیکھُ سچے دِیوانا ۔۔	----	ਪੁਰਖੁ ਅਲੇਖੁ ਸਚੇ ਦੀਵਾਨਾ ॥	
ہُکمِ[1] چلائے سچُ نِیسانا[2] ۔۔	----	ਹੁਕਮਿ ਚਲਾਏ ਸਚੁ ਨੀਸਾਨਾ ॥	[1]حُکمِ۔ [2]نِیشانا۔
نانک کھوجِ لہہُ گھرُ اپنا ہرِ آتم رام نامُ پائِیا ۔۔5۔۔	----	ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥	
سرب نِرنّجن پُرکھُ سُجانا ۔۔	----	ਸਰਬ ਨਿਰੰਜਨ ਪੁਰਖੁ ਸੁਜਾਨਾ ॥	

ادلُ[1] کرے گُر گیان سمانا -- | [1]عدلُ-	Page# [1040]	ਅਦਲੁ ਕਰੇ ਗੁਰ ਗਿਆਨ ਸਮਾਨਾ ॥
کامُ کرودھُ لےَ گردنِ مارے ہئُمےَ لوبھُ چُکائِیا --6--	----	ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥੬॥
سچےَ تھانِ وسےَ نِرنّکارا --	----	ਸਚੈ ਥਾਨਿ ਵਸੈ ਨਿਰੰਕਾਰਾ ॥
آپِ پچھانڑےَ سبدُ وِیچارا --	----	ਆਪਿ ਪਛਾਣੈ ਸਬਦੁ ਵੀਚਾਰਾ ॥
سچےَ مہلِ[1] نِواسُ نِرنّترِ آوڑ جانڑُ چُکائِیا --7-- | [1]محلِ-	----	ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
نا منُ چلےَ ن پئُنڑُ اُڈاوےَ --	----	ਨਾ ਮਨੁ ਚਲੈ ਨ ਪਉਣੁ ਉਡਾਵੈ ॥
جوگی سبدُ اناہدُ واوےَ --	----	ਜੋਗੀ ਸਬਦੁ ਅਨਾਹਦੁ ਵਾਵੈ ॥
پنّچ سبد جھُنڑکارُ نِرالمُ پرّبھِ آپے واءِ سُنڑائِیا --8--	----	ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੮॥
بھءُ بَیراگا سہجِ سماتا --	----	ਭਉ ਬੈਰਾਗਾ ਸਹਜਿ ਸਮਾਤਾ ॥
ہئُمےَ تِیاگی انہدِ راتا --	----	ਹਉਮੈ ਤਿਆਗੀ ਅਨਹਦਿ ਰਾਤਾ ॥
انّجنُ سارِ نِرنّجنُ جانڑےَ سرب نِرنّجنُ رائِیا --9--	----	ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥੯॥
دُکھ بھےَ بھنّجن پرّبھُ اِبناسی --	----	ਦੁਖ ਭੈ ਭੰਜਨ ਪ੍ਰਭੁ ਅਬਿਨਾਸੀ ॥
روگ کٹے کاٹی جم پھاسی --	----	ਰੋਗ ਕਟੇ ਕਾਟੀ ਜਮ ਫਾਸੀ ॥
نانک ہرِ پرّبھُ سو بھءُ بھنّجنُ گُر ملےَ ہرِ پرّبھُ پائِیا --10--	----	ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰ ਮਿਲਿਐ ਹਰਿ ਪ੍ਰਭੁ ਪਾਇਆ ॥੧੦॥

کالےَ کولُ نِرنّجنُ جانےَ -- ---- ਕਾਲੈ ਕਵਲੁ ਨਿਰੰਜਨੁ ਜਾਣੈ ॥

بُوجھے کرمُ سُ سبدُ پچھانےَ -- ---- ਬੂਝੈ ਕਰਮੁ ਸੁ ਸਬਦੁ ਪਛਾਣੈ ॥

آپے جانےَ آپِ پچھانےَ
سبھُ تِس کا چوجُ سبائِیا --11--
---- ਆਪੇ ਜਾਣੈ ਆਪਿ ਪਛਾਣੈ
ਸਭੁ ਤਿਸ ਕਾ ਚੋਜੁ ਸਬਾਇਆ ॥੧੧॥

آپے ساہُ آپے ونّجارا -- ---- ਆਪੇ ਸਾਹੁ ਆਪੇ ਵਣਜਾਰਾ ॥

آپے پرکھے پرکھنْہارا -- ---- ਆਪੇ ਪਰਖੇ ਪਰਖਣਹਾਰਾ ॥

آپے کسِ کسوٹی لائے
آپے کیمتِ[1] پائیا --12-- | [1]قیمتِ-
---- ਆਪੇ ਕਸਿ ਕਸਵਟੀ ਲਾਏ
ਆਪੇ ਕੀਮਤਿ ਪਾਇਆ ॥੧੨॥

آپِ دئیالِ دئِیا پّربھِ دھاری -- ---- ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

گھٹِ گھٹِ روِ رہِیا بنواری -- ---- ਘਟਿ ਘਟਿ ਰਵਿ ਰਹਿਆ ਬਨਵਾਰੀ ॥

پُرکھُ اتیِتُ وسےَ نِہکیولُ
گُرپُرکھےَ پُرکھُ مِلائِیا --13--
---- ਪੁਰਖੁ ਅਤੀਤੁ ਵਸੈ ਨਿਹਕੇਵਲੁ
ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥

پّربھُ دانا بِینا گربُ گوائے -- ---- ਪ੍ਰਭੁ ਦਾਨਾ ਬੀਨਾ ਗਰਬੁ ਗਵਾਏ ॥

دُوجا میٹےَ ایکُ دِکھائے -- ---- ਦੂਜਾ ਮੇਟੈ ਏਕੁ ਦਿਖਾਏ ॥

آسا ماہِ نِرالمُ جونی
اکُل نِرنّجنُ گائِیا --14--
---- ਆਸਾ ਮਾਹਿ ਨਿਰਾਲਮੁ ਜੋਨੀ
ਅਕੁਲ ਨਿਰੰਜਨੁ ਗਾਇਆ ॥੧੪॥

ہئُمےَ میٹِ سبدِ سُکھُ ہوئی -- ---- ਹਉਮੈ ਮੇਟਿ ਸਬਦਿ ਸੁਖੁ ਹੋਈ ॥

آپُ وِیچارے گِیانی سوئی -- ---- ਆਪੁ ਵੀਚਾਰੇ ਗਿਆਨੀ ਸੋਈ ॥

نانک ہرِ جسُ ہرِ گُݨ لاہا ستسنگتِ سچُ پھلُ پائِیا	----	ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ
--19--2--15--		॥੧੫॥੨॥੧੯॥
مارُو مہلا[1] 1 -- | محلا[1]-	----	ਮਾਰੂ ਮਹਲਾ ੧ ॥
سچُ کہہُ سچے گھرِ رہنٹا --	----	ਸਚੁ ਕਹਹੁ ਸਚੈ ਘਰਿ ਰਹਣਾ ॥
جِیوت مرہُ بھوجلُ جگُ ترنٹا --	----	ਜੀਵਤ ਮਰਹੁ ਭਵਜਲੁ ਜਗੁ ਤਰਣਾ ॥
گُرُ بوہِتھُ گُرُ بیڑی تُلہا من ہرِ جپِ پارِ لنگھائِیا --1--	----	ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥੧॥
ہئُمے ممتا لوبھ بِناسنُ --	----	ਹਉਮੈ ਮਮਤਾ ਲੋਭ ਬਿਨਾਸਨੁ ॥
نءُ در مُکتے دسوے آسنُ --	----	ਨਉ ਦਰ ਮੁਕਤੇ ਦਸਵੈ ਆਸਨੁ ॥
اُوپرِ پرے پرے اپرنّپرُ جِنِ آپے آپُ اُپائِیا --2--	----	ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ ॥੨॥
گُرمتِ لیوہُ ہرِ لِو ترِیئے --	----	ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥
اکلُ گاءِ جم تے کیا ڈرِیئے --	----	ਅਕਲੁ ਗਾਇ ਜਮ ਤੇ ਕਿਆ ਡਰੀਐ ॥
جت جت دیکھءُ تت تت تُم ہی اورُ ن دُتِیا گائِیا --3--	----	ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥
سچُ ہرِ نامُ سچُ ہے سرنٹا --	----	ਸਚੁ ਹਰਿ ਨਾਮੁ ਸਚੁ ਹੈ ਸਰਣਾ ॥
سچُ گُر سبدُ جتے لگِ ترنٹا --	----	ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥

اکتھُ کتھےَ دیکھےَ اپرنّپرُ پھُنِ گربھِ ن جونی جائِیا --4--	----	ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥
سچ بِنُ ست سنّتوکھُ ن پاوےَ --	----	ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥
بِنُ گُر مُکتِ ن آوےَ جاوےَ --	----	ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥
مُول منّترُ ہرِ نامُ رسائِڻُ کہُ نانک پُورا پائِیا --5--	----	ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥
سچ بِنُ بھوجلُ جاءِ ن ترِیا --	----	ਸਚ ਬਿਨੁ ਭਵਜਲੁ ਜਾਇ ਨ ਤਰਿਆ ॥
ایہُ سمُنّدُ اتھاہُ مہا بِکھُ بھرِیا --	Page# [1041]	ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥
رہےَ اتِیتُ گُرمتِ لے اُوپرِ ہرِ نِربھءُ کےَ گھرِ پائِیا --6--	----	ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥
جھُوٹھی جگ ہِت کی چتُرائی --	----	ਝੂਠੀ ਜਗ ਹਿਤ ਕੀ ਚਤੁਰਾਈ ॥
بِلم ن لاگےَ آوےَ جائی --	----	ਬਿਲਮ ਨ ਲਾਗੈ ਆਵੈ ਜਾਈ ॥
نامُ وِسارِ چلہِ ابھِمانی اُپجےَ بِنسِ کھپائِیا --7--	----	ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥
اُپجہِ بِنسہِ بنّدھن بنّدھے --	----	ਉਪਜਹਿ ਬਿਨਸਹਿ ਬੰਧਨ ਬੰਧੇ ॥
ہئُمےَ مائِیا کے گل پھنّدھے --	----	ਹਉਮੈ ਮਾਇਆ ਕੇ ਗਲ ਫੰਧੇ ॥
جِسُ رام نامُ ناہی متِ گُرمتِ سو جم پُرِ بنّدھِ چلائِیا --8--	----	ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥
گُر بِنُ موکھ مُکتِ کِءُ پائیئےَ --	----	ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥

بِنُ گُر رام نامُ کِءُ دھِیائیٔے --	----	ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥
گُرمتِ لیہُ ترہُ بھو دُترُ مُکتِ بھۓ سُکھُ پائِیا --9--	----	ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥
گُرمتِ کِرسنِ گووردھن دھارے --	----	ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥
گُرمتِ سائِرِ پاہݨ تارے --	----	ਗੁਰਮਤਿ ਸਾਇਰਿ ਪਾਹਣ ਤਾਰੇ ॥
گُرمتِ لیہُ پرم پدُ پائیٔے نانکُ گُرِ بھرمُ چُکائِیا --10--	----	ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥
گُرمتِ لیہُ ترہُ سچُ تاری --	----	ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥
آتم چینہُ رِدے مُراری --	----	ਆਤਮ ਚੀਨਹੁ ਰਿਦੈ ਮੁਰਾਰੀ ॥
جم کے پھاہے کاٹہِ ہرِ جپِ اکُل نِرنّجنُ پائِیا --11--	----	ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥
گُرمتِ پنّچ سکھے گُر بھائی --	----	ਗੁਰਮਤਿ ਪੰਚ ਸਖੇ ਗੁਰ ਭਾਈ ॥
گُرمتِ اگنِ نِوارِ سمائی --	----	ਗੁਰਮਤਿ ਅਗਨਿ ਨਿਵਾਰਿ ਸਮਾਈ ॥
مَنِ مُکھِ نامُ جپہُ جگجیون رِدِ انّترِ الکھُ لکھائِیا --12--	----	ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥
گُرمُکھِ بُوجھے سبدِ پتیجے --	----	ਗੁਰਮੁਖਿ ਬੂਝੈ ਸਬਦਿ ਪਤੀਜੈ ॥
اُستتِ نِندا کِس کی کیجے --	----	ਉਸਤਤਿ ਨਿੰਦਾ ਕਿਸ ਕੀ ਕੀਜੈ ॥
چینہُ آپُ جپہُ جگدِیسرُ ہرِ جگنّناتھُ مَنِ بھائِیا --13--	----	ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥

جو برہمنڈِ کھنڈِ سو جانٔہُ --	----	ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥
گرمُکھِ بُوجھہُ سبدِ پچھانٔہُ --	----	ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥
گھٹِ گھٹِ بھوگے بھوگنٔہارا رہے اتیتُ سبائِیا --14--	----	ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥
گُرمتِ بولہُ ہرِ جسُ سُوچا --	----	ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥
گُرمتِ آکھی دیکھہُ اُوچا --	----	ਗੁਰਮਤਿ ਆਖੀ ਦੇਖਹੁ ਊਚਾ ॥
سروݨی نامُ سُنٔے ہرِ بانٔی نانک ہرِ رنگِ رنگائیا --20--3--15--	----	ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥
مارُو مہلا[1] 1 -- | محلا[1]	----	ਮਾਰੂ ਮਹਲਾ ੧ ॥
کامُ کرودھُ پرہرُ پرنِندا --	----	ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥
لبُ لوبھُ تجِ ہوہُ نِچِنّدا --	----	ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥
بھرم کا سنگلُ توڑِ نرالا ہرِ انترِ ہرِ رسُ پائِیا --1--	----	ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥
نِس دامنِ جءُ چمکِ چنداءِنٔ دیکھے --	----	ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥
اہِنِس جوتِ نرنترِ پیکھے --	----	ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥
آنند رُوپُ انُوپُ سرُوپا گرِ پُورے دیکھائِیا --2--	----	ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥

ستگُر مِلہُ آپے پّربھُ تارے --	----	ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥
سسِ گھرِ سُورُ دِیپکُ گَیݨارے --	----	ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥
دیکھِ اِدسٹُ رہہُ لِو لاگی سبھُ ترِبھوݨِ بّرہمُ سبائِیا --3--	----	ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥
انمّرِت رسُ پائے ترِسنا بھءُ جائے --	----	ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥
انبھءُ پدُ پاوے آپُ گوائے --	----	ਅਨਭਉ ਪਦੁ ਪਾਵੈ ਆਪੁ ਗਵਾਏ ॥
اُوچی پدوی اُوچو اُوچا نِرمل سبدُ کمائِیا --4--	----	ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥
اَدرِسٹ اگوچرُ نامُ اپارا --	----	ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥
اتِ رسُ مِیٹھا نامُ پِیارا --	----	ਅਤਿ ਰਸੁ ਮੀਠਾ ਨਾਮੁ ਪਿਆਰਾ ॥
نانک کءُ جُگِ جُگِ ہرِ جسُ دِیجے ہرِ جپیِئے انتُ ن پائِیا --5--	Page# [1042]	ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥
انترِ نامُ پراپتِ ہِیرا --	----	ਅੰਤਰਿ ਨਾਮੁ ਪਰਾਪਤਿ ਹੀਰਾ ॥
ہرِ جپتے منُ من تے دھِیرا --	----	ਹਰਿ ਜਪਤੇ ਮਨੁ ਮਨ ਤੇ ਧੀਰਾ ॥
دُگھٹ گھٹ بھءُ بھنّجنُ پائیِئے باہُڑِ جنمِ ن جائِیا --6--	----	ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥
بھگتِ ہیتِ گُر سبدِ ترنّگا --	----	ਭਗਤਿ ਹੇਤਿ ਗੁਰ ਸਬਦਿ ਤਰੰਗਾ ॥
ہرِ جسُ نامُ پدارتھُ منّگا --	----	ਹਰਿ ਜਸੁ ਨਾਮੁ ਪਦਾਰਥੁ ਮੰਗਾ ॥

ہرِ بھاوے گُر میلِ مِلاۓ ہرِ تارے جگتُ سبائِیا --7--	----	ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥
جِن جپُ جپِئو ستِگُر متِ وا کے --	----	ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥
جمکنّکرُ کالُ سیوک پگ تا کے --	----	ਜਮਕੰਕਰੁ ਕਾਲੁ ਸੇਵਕ ਪਗ ਤਾ ਕੇ ॥
اُوتم سنّگتِ گتِ مِتِ اُوتم جگُ بھئُجلُ پارِ ترائِیا --8--	----	ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥
اِہُ بھوجلُ جگتُ سبدِ گُر ترِیۓَ --	----	ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥
انّتر کی دُبِدھا انّترِ جرِیۓَ --	----	ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥
پنّچ باݨ لے جم کءُ مارے گگننّترِ دھݨکھُ چڑھائِیا --9--	----	ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥
ساکت نرِ سبد سُرتِ کِءُ پائیۓَ --	----	ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥
سبدُ سُرتِ بِنُ آئیۓَ جائیۓَ --	----	ਸਬਦੁ ਸੁਰਤਿ ਬਿਨੁ ਆਈਐ ਜਾਈਐ ॥
نانک گُرمُکھِ مُکتِ پرائِݨُ ہرِ پُورے بھاگِ مِلائِیا --10--	----	ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥
نِربھءُ ستِگُرُ ہے رکھوالا --	----	ਨਿਰਭਉ ਸਤਿਗੁਰੁ ਹੈ ਰਖਵਾਲਾ ॥
بھگتِ پراپتِ گُر گوپالا --	----	ਭਗਤਿ ਪਰਾਪਤਿ ਗੁਰ ਗੋਪਾਲਾ ॥

دھُنِ اننّد اناہدُ واجےَ گُر سبدِ نِرنّجنُ پائِیا --11--	----	ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥
نِربھءُ سو سِرِ ناہی لیکھا --	----	ਨਿਰਭਉ ਸੋ ਸਿਰਿ ਨਾਹੀ ਲੇਖਾ ॥
آپِ الیکھُ کُدرتِ[1] ہےَ دیکھا -- | [1]قُدرتِ-	----	ਆਪਿ ਅਲੇਖੁ ਕੁਦਰਤਿ ਹੈ ਦੇਖਾ ॥
آپِ اِتیتُ اجونی سنّبھءُ نانکُ گُرمتِ سو پائِیا --12--	----	ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥
انّتر کی گتِ ستِگُر جانڑےَ --	----	ਅੰਤਰ ਕੀ ਗਤਿ ਸਤਿਗੁਰੁ ਜਾਣੈ ॥
سو نِربھءُ گُر سبدِ پچھانڑےَ --	----	ਸੋ ਨਿਰਭਉ ਗੁਰ ਸਬਦਿ ਪਛਾਣੈ ॥
انّترُ دیکھِ نِرنّترِ بُوجھےَ انت ن منُ ڈولائِیا --13--	----	ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥
نِربھءُ سو ابھ انّترِ وسِیا --	----	ਨਿਰਭਉ ਸੋ ਅਭ ਅੰਤਰਿ ਵਸਿਆ ॥
اِہنِسِ نامِ نِرنّجن رسِیا --	----	ਅਹਿਨਿਸਿ ਨਾਮਿ ਨਿਰੰਜਨ ਰਸਿਆ ॥
نانکُ ہرِ جسُ سنّگتِ پائیئےَ ہرِ سہجے سہجِ مِلائِیا --14--	----	ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥
انّترِ باہرِ سو پّربھُ جانڑےَ --	----	ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥
رہےَ الِپتُ چلتے گھرِ آنڑےَ --	----	ਰਹੈ ਅਲਿਪਤੁ ਚਲਤੇ ਘਰਿ ਆਣੈ ॥
اُوپرِ آدِ سرب تِہُ لوئی سچُ نانکُ انّمرِت رسُ پائِیا --21--4--15--	----	ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥

مارُو مہلا[1] 1 ـ ـ | محلا[1]ـ	----	ਮਾਰੂ ਮਹਲਾ ੧ ॥
کُدرتِ[1] کرنَیہار اپارا ـ ـ | قُدرتِ[1]ـ	----	ਕੁਦਰਤਿ ਕਰਨੈਹਾਰ ਅਪਾਰਾ ॥
کیتے کا ناہی کِہُ چارا ـ ـ	----	ਕੀਤੇ ਕਾ ਨਾਹੀ ਕਿਹੁ ਚਾਰਾ ॥
جیء اُپاءِ رِجکُ[1] دے آپے سِر سِر ہُکمُ[2] چلائیا ـ ـ1ـ ـ | رِزق[1]ـ حُکمُ[2]ـ	----	ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥
ہُکمُ[1] چلاءِ رہیا بھرپُورے ـ ـ | حُکمُ[1]ـ	----	ਹੁਕਮੁ ਚਲਾਇ ਰਹਿਆ ਭਰਪੂਰੇ ॥
کِسُ نیڑے کِسُ آکھاں دُورے ـ ـ	----	ਕਿਸੁ ਨੇੜੈ ਕਿਸੁ ਆਖਾਂ ਦੂਰੇ ॥
گُپت پّرگٹ ہرِ گھٹِ گھٹِ دیکھہُ ورتےَ تاکُ سبائیا ـ ـ2ـ ـ	----	ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥
جِس کءُ میلے سُرتِ سماۓ ـ ـ	----	ਜਿਸ ਕਉ ਮੇਲੇ ਸੁਰਤਿ ਸਮਾਏ ॥
گُر سبدی ہرِ نامُ دھِیاۓ ـ ـ	----	ਗੁਰ ਸਬਦੀ ਹਰਿ ਨਾਮੁ ਧਿਆਏ ॥
آند رُوپ انُوپ اگوچر گُر مِلِۓ بھرمُ جائیا ـ ـ3ـ ـ	----	ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥
من تن دھن تے نامُ پِیارا ـ ـ	----	ਮਨ ਤਨ ਧਨ ਤੇ ਨਾਮੁ ਪਿਆਰਾ ॥
انّتِ سکھائی چلنٹوارا ـ ـ	----	ਅੰਤਿ ਸਖਾਈ ਚਲਣਵਾਰਾ ॥
موہ پسار نہی سنّگِ بیلی بِنُ ہرِ گُر کِنِ سُکھُ پائیا ـ ـ4ـ ـ	----	ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥
جِس کءُ ندرِ کرے گُرُ پُورا ـ ـ	Page# [1043]	ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥
سبدِ مِلاۓ گُرمتِ سُورا ـ ـ	----	ਸਬਦਿ ਮਿਲਾਏ ਗੁਰਮਤਿ ਸੂਰਾ ॥

نانک گُر کے چرن سریوہُ جِن بھُولا مارگ پائیا --5--	----	ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥
سنّت جناں ہرِ دھنُ جسُ پیارا --	----	ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥
گُرمتِ پائیا نامُ تُمارا --	----	ਗੁਰਮਤਿ ਪਾਇਆ ਨਾਮੁ ਤੁਮਾਰਾ ॥
جاچِکُ سیو کرے دِرِ ہرِ کےَ ہرِ درگہ جسُ گائیا --6--	----	ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥
ستِگُرُ ملےَ ت مہلِ[1] بُلائے -- | محلِ[1]-	----	ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥
ساچی درگہ گتِ پتِ پائے --	----	ਸਾਚੀ ਦਰਗਹ ਗਤਿ ਪਤਿ ਪਾਏ ॥
ساکت ٹھَور ناہی ہرِ منّدر جنم مرےَ دُکھُ پائیا --7--	----	ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥
سیوہُ ستِگُر سمنّدُ اتھاہا --	----	ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥
پاوہُ نامُ رتنُ دھنُ لاہا --	----	ਪਾਵਹੁ ਨਾਮੁ ਰਤਨੁ ਧਨੁ ਲਾਹਾ ॥
بِکھیا ملُ جاءِ انمّرِت سرِ ناوہُ گُر سر سنّتوکھُ پائیا --8--	----	ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥
ستِگُر سیوہُ سنّک ن کیجے --	----	ਸਤਿਗੁਰ ਸੇਵਹੁ ਸੰਕ ਨ ਕੀਜੈ ॥
آسا ماہِ نِراسُ رہیجےَ --	----	ਆਸਾ ਮਾਹਿ ਨਿਰਾਸੁ ਰਹੀਜੈ ॥
سنّسا دُوکھ بِناسنُ سیوہُ پھِرِ باہُڑِ روگُ ن لائیا --9--	----	ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥
ساچے بھاوےَ تِس وڈِیائے --	----	ਸਾਚੇ ਭਾਵੈ ਤਿਸੁ ਵਡੀਆਏ ॥

کئُنُ سُ دُوجا تِسُ سمجھاۓ --	----	ਕਉਨੁ ਸੁ ਦੂਜਾ ਤਿਸੁ ਸਮਝਾਏ ॥
ہرِ گُر مُورتِ ایکا ورتےَ نانک ہرِ گُر بھائِیا --10--	----	ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥
واچہِ پُستک وید پُراناں --	----	ਵਾਚਹਿ ਪੁਸਤਕ ਵੇਦ ਪੁਰਾਨਾਂ ॥
اِکِ بہِ سُنہِ سُناوہِ کاناں --	----	ਇਕਿ ਬਹਿ ਸੁਨਹਿ ਸੁਨਾਵਹਿ ਕਾਨਾਂ ॥
اجگر کپٹُ کہہُ کِءُ کھُلّھےَ بِنُ ستِگر تتُ ن پائِیا --11--	----	ਅਜਗਰ ਕਪਟੁ ਕਹਹੁ ਕਿਉ ਖੁਲੈ੍ ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥
کرہِ بِھُوتِ لگاوہِ بھسمےَ --	----	ਕਰਹਿ ਬਿਭੂਤਿ ਲਗਾਵਹਿ ਭਸਮੈ ॥
انّترِ کّرودھُ چنّڈالُ سُ ہئُمےَ --	----	ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥
پاکھنّڈ کینے جوگُ ن پائِۓَ بِنُ ستِگُر الکھُ ن پائِیا --12--	----	ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥
تِیرتھ ورت نیم کرہِ اُدِیانا --	----	ਤੀਰਥ ਵਰਤ ਨੇਮ ਕਰਹਿ ਉਦਿਆਨਾ ॥
جتُ ستُ سنّجمُ کتھہِ گِیانا --	----	ਜਤੁ ਸਤੁ ਸੰਜਮੁ ਕਥਹਿ ਗਿਆਨਾ ॥
رام نام بِنُ کِءُ سُکھُ پائِۓَ بِنُ ستِگُر بھرمُ ن جائِیا --13--	----	ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥
نِئُلی کرم بھُئِئنّگم بھاٹھی --	----	ਨਿਉਲੀ ਕਰਮ ਭੁਇਅੰਗਮ ਭਾਠੀ ॥
ریچک کُنّبھک پُورک من ہاٹھی --	----	ਰੇਚਕ ਕੁੰਭਕ ਪੂਰਕ ਮਨ ਹਾਠੀ ॥
پاکھنّڈ دھرمُ پّرِیتِ نہی ہرِ سءُ گُر سبد مہا رسُ پائِیا --14--	----	ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥

کُدرتِ[1] دیکھِ رہے منُ مانِیا -- | قُدرتِ[1]-	----	ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥
گُر سبدی سبھُ بّرہمُ پچھانِیا --	----	ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥
نانک آتم رامُ سبائِیا گُر ستِگُر الکھُ لکھائِیا --22--5--15--	----	ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥
مارُو سولہے مہلا[1] 3 | محلا[1]-	----	ਮਾਰੂ ਸੋਲਹੇ ਮਹਲਾ ੩
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہُکمی[1] سہجے سّرِسٹِ اُپائی -- | حُکمی[1]-	----	ਹੁਕਮੀ ਸਹਜੇ ਸ੍ਰਿਸਟਿ ਉਪਾਈ ॥
کرِ کرِ ویکھےَ اپنْی وڈِیائی --	----	ਕਰਿ ਕਰਿ ਵੇਖੈ ਅਪਣੀ ਵਡਿਆਈ ॥
آپے کرے کرائے آپے ہُکمے[1] رہِیا سمائی ہے --1-- | حُکمے[1]-	----	ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥
مائِیا موہُ جگتُ گُبارا[1] -- | غُبارا[1]-	----	ਮਾਇਆ ਮੋਹੁ ਜਗਤੁ ਗੁਬਾਰਾ ॥
گُرمُکھِ بُوجھےَ کو وِیچارا --	----	ਗੁਰਮੁਖਿ ਬੂਝੈ ਕੋ ਵੀਚਾਰਾ ॥
آپے ندرِ کرے سو پائے آپے میلِ مِلائی ہے --2--	----	ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥
آپے میلے دے وڈِیائی --	----	ਆਪੇ ਮੇਲੇ ਦੇ ਵਡਿਆਈ ॥
گُر پرسادی کیِمتِ[1] پائی -- | قیمتِ[1]-	Page# [1044]	ਗੁਰ ਪਰਸਾਦੀ ਕੀਮਤਿ ਪਾਈ ॥
منمُکھِ بہُتُ پھِرے بِللادی دوجےَ بھاءِ کھُیائی ہے --3--	----	ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥

ہئُمَے مائِیا وِچے پائی --	----	ਹਉਮੈ ਮਾਇਆ ਵਿਚੇ ਪਾਈ ॥
منمُکھ بھُولے پتِ گوائی --	----	ਮਨਮੁਖ ਭੂਲੇ ਪਤਿ ਗਵਾਈ ॥
گُرمُکھِ ہووے سو ناءِ راچے ساچے رہِیا سمائی ہے --4--	----	ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥
گُر تے گِیانُ نام رتنُ پائِیا --	----	ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥
منسا مارِ من ماہِ سمائِیا --	----	ਮਨਸਾ ਮਾਰਿ ਮਨ ਮਾਹਿ ਸਮਾਇਆ ॥
آپے کھیل کرے سبھِ کرتا آپے دےءِ بُجھائی ہے --5--	----	ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥
ستِگُرُ سیوے آپُ گوائے --	----	ਸਤਿਗੁਰੁ ਸੇਵੇ ਆਪੁ ਗਵਾਏ ॥
مِلِ پرِیتم سبدِ سُکھُ پائے --	----	ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥
انترِ پیارُ بھگتی راتا سہجِ متے بݨ آئی ہے --6--	----	ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥
دُوکھ نِوارݨُ گُر تے جاتا --	----	ਦੂਖ ਨਿਵਾਰਣੁ ਗੁਰ ਤੇ ਜਾਤਾ ॥
آپِ مِلِیا جگجیوݨُ داتا --	----	ਆਪਿ ਮਿਲਿਆ ਜਗਜੀਵਨੁ ਦਾਤਾ ॥
جِس نو لائے سوئی بُوجھے بھءُ بھرمُ سرِیرہُ جائی ہے --7--	----	ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥
آپے گُرمُکھِ آپے دیوے --	----	ਆਪੇ ਗੁਰਮੁਖਿ ਆਪੇ ਦੇਵੈ ॥
سچے سبدِ ستِگُرُ سیوے --	----	ਸਚੈ ਸਬਦਿ ਸਤਿਗੁਰੁ ਸੇਵੈ ॥

جرا جمُ تِس جوہِ ن ساکے ساچے سِء بݨِ آئی ہے --8--	----	ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥
ترِسنا اگنِ جلے سنّسارا --	----	ਤ੍ਰਿਸਨਾ ਅਗਨਿ ਜਲੈ ਸੰਸਾਰਾ ॥
جلِ جلِ کھپے بہُت وِکارا --	----	ਜਲਿ ਜਲਿ ਖਪੈ ਬਹੁਤੁ ਵਿਕਾਰਾ ॥
منمُکھ ٹھئُر ن پائے کبہُو ستِگر بُوجھ بُجھائی ہے --9--	----	ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥
ستگُر سیونِ سے وڈبھاگی --	----	ਸਤਿਗੁਰੁ ਸੇਵਨਿ ਸੇ ਵਡਭਾਗੀ ॥
ساچے نامِ سدا لِو لاگی --	----	ਸਾਚੈ ਨਾਮਿ ਸਦਾ ਲਿਵ ਲਾਗੀ ॥
انترِ نامُ روِیا نہکیولُ ترِسنا سبدِ بُجھائی ہے --10--	----	ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥
سچا سبدُ سچی ہے باݨی --	----	ਸਚਾ ਸਬਦੁ ਸਚੀ ਹੈ ਬਾਣੀ ॥
گُرمُکھِ ورلے کِنئے پچھاݨی --	----	ਗੁਰਮੁਖਿ ਵਿਰਲੈ ਕਿਨੈ ਪਛਾਣੀ ॥
سچے سبدِ رتے بیراگی آوݨُ جاݨُ رہائی ہے --11--	----	ਸਚੇ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥
سبدُ بُجھے سو مَیلُ چُکائے --	----	ਸਬਦੁ ਬੁਝੈ ਸੋ ਮੈਲੁ ਚੁਕਾਏ ॥
نِرمل نامُ وسے منِ آئے --	----	ਨਿਰਮਲ ਨਾਮੁ ਵਸੈ ਮਨਿ ਆਏ ॥
ستگُر اپݨا سد ہی سیوہِ ہئُمے وِچہُ جائی ہے --12--	----	ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥
گُر تے بُوجھے تا دُر سُوجھے --	----	ਗੁਰ ਤੇ ਬੂਝੈ ਤਾ ਦਰੁ ਸੂਝੈ ॥

نام وِہُونا کتھِ کتھِ لُوجھے --	----	ਨਾਮ ਵਿਹੂਣਾ ਕਥਿ ਕਥਿ ਲੂਝੈ ॥
ستِگُر سیوے کی وڈِیائی ترِسنا بھُوکھ گوائی ہے --13--	----	ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥
آپے آپ ملےَ تا بُوجھےَ --	----	ਆਪੇ ਆਪਿ ਮਿਲੈ ਤਾ ਬੂਝੈ ॥
گِیان وِہُونا کِچھُو ن سُوجھےَ --	----	ਗਿਆਨ ਵਿਹੂਣਾ ਕਿਛੂ ਨ ਸੂਝੈ ॥
گُر کی داتِ سدا من انّترِ باݨی سبدِ وجائی ہے --14--	----	ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥
جو دھُرِ لِکھِیا سُ کرم کمائِیا --	----	ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥
کوءِ ن میٹےَ دھُرِ پھُرمائِیا[1] -- | [1]فُرمائِیا-	----	ਕੋਇ ਨ ਮੇਟੈ ਧੁਰਿ ਫੁਰਮਾਇਆ ॥
ستسنّگتِ مہِ تِن ہی واسا جِن کءُ دھُرِ لِکھِ پائی ہے --15--	----	ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥
اپݨی ندرِ کرے سو پاۓ --	----	ਅਪਣੀ ਨਦਰਿ ਕਰੇ ਸੋ ਪਾਏ ॥
سچےَ سبدِ تاڑی چِتُ لاۓ --	----	ਸਚੈ ਸਬਦਿ ਤਾੜੀ ਚਿਤੁ ਲਾਏ ॥
نانک داسُ کہےَ بینّتی بھِیکھِیا نامُ درِ پائی ہے --16--1--	----	ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
ایکو ایکُ ورتےَ سبھُ سوئی --	----	ਏਕੋ ਏਕੁ ਵਰਤੈ ਸਭੁ ਸੋਈ ॥
گُرمُکھِ وِرلا بُوجھےَ کوئی --	----	ਗੁਰਮੁਖਿ ਵਿਰਲਾ ਬੂਝੈ ਕੋਈ ॥

ایکو روِ رہیا سبھ انترِ تِس بِن اور ن کوئی ہے --1--	----	ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥
لکھ چئُراسیہ جیء اُپائے --	----	ਲਖ ਚਉਰਾਸੀਹ ਜੀਅ ਉਪਾਏ ॥
گِیانی دھِیانی آکھِ سُنائے --	----	ਗਿਆਨੀ ਧਿਆਨੀ ਆਖਿ ਸੁਣਾਏ ॥
سبھنا رِجکُ[1] سماہے آپے کِیمتِ[2] ہور ن ہوئی ہے --2-- | [1]رِزق- [2]قیمت-	Page# [1045]	ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥
مائِیا موہُ اندھُ اندھارا --	----	ਮਾਇਆ ਮੋਹੁ ਅੰਧੁ ਅੰਧਾਰਾ ॥
ہئُمےَ میرا پسرِیا پاسارا --	----	ਹਉਮੈ ਮੇਰਾ ਪਸਰਿਆ ਪਾਸਾਰਾ ॥
اندِنُ جلت رہےَ دِنُ راتی گُر بِن سانْتِ ن ہوئی ہے --3--	----	ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥
آپے جوڑِ وِچھوڑے آپے --	----	ਆਪੇ ਜੋੜਿ ਵਿਛੋੜੇ ਆਪੇ ॥
آپے تھاپِ اُتھاپے آپے --	----	ਆਪੇ ਥਾਪਿ ਉਥਾਪੇ ਆਪੇ ॥
سچا ہُکمُ[1] سچا پاسارا ہورنِ ہُکمُ[2] ن ہوئی ہے --4-- | [1]حُکمُ- [2]حکمُ-	----	ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥
آپے لاءِ لئے سو لاگےَ --	----	ਆਪੇ ਲਾਇ ਲਏ ਸੋ ਲਾਗੈ ॥
گُر پرسادی جم کا بھءُ بھاگےَ --	----	ਗੁਰ ਪਰਸਾਦੀ ਜਮ ਕਾ ਭਉ ਭਾਗੈ ॥
انترِ سبدُ سدا سُکھداتا گُرمُکھِ بُوجھے کوئی ہے --5--	----	ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥

آپے میلے میلِ مِلائے --	----	ਆਪੇ ਮੇਲੇ ਮੇਲਿ ਮਿਲਾਏ ॥
پُربِ لِکھِیا سو میٹݨا ن جائے --	----	ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥
اندِنُ بھگتِ کرے دِنُ راتی گُرمُکھِ سیوا ہوئی ہے --6--	----	ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥
ستِگُرُ سیوِ سدا سُکھُ جاتا --	----	ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥
آپے آءِ مِلیا سبھنا کا داتا --	----	ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥
ہئُمےَ مارِ ترِسنا اگنِ نِواری سبدُ چِینِ سُکھُ ہوئی ہے --7--	----	ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥
کائِیا کُٹنّبُ موہُ ن بُوجھےَ --	----	ਕਾਇਆ ਕੁਟੰਬੁ ਮੋਹੁ ਨ ਬੂਝੈ ॥
گُرمُکھِ ہووےَ ت آکھی سُوجھےَ --	----	ਗੁਰਮੁਖਿ ਹੋਵੈ ਤ ਆਖੀ ਸੂਝੈ ॥
اندِنُ نامُ روےَ دِنُ راتی مِلِ پرِیتم سُکھُ ہوئی ہے --8--	----	ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥
منمُکھ دھاتُ دُوجےَ ہےَ لاگا --	----	ਮਨਮੁਖ ਧਾਤੁ ਦੂਜੈ ਹੈ ਲਾਗਾ ॥
جنمت کی ن مُوئو آبھاگا --	----	ਜਨਮਤ ਕੀ ਨ ਮੂਓ ਆਭਾਗਾ ॥
آوت جات بِرتھا جنمُ گوائِیا بِنُ گُر مُکتِ ن ہوئی ہے --9--	----	ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥
کائِیا کُسُدھ ہئُمےَ ملُ لائی --	----	ਕਾਇਆ ਕੁਸੁਧ ਹਉਮੈ ਮਲੁ ਲਾਈ ॥
جے سءُ دھووہِ تا مَیلُ ن جائی --	----	ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥

سبدِ دھوپےَ تا ہچھی ہووےَ پھِرِ مَیلی مُولِ ن ہوئی ہے --10--	----	ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥
پنّچ دُوت کائِیا سنگّھارہِ --	----	ਪੰਚ ਦੂਤ ਕਾਇਆ ਸੰਘਾਰਹਿ ॥
مرِ مرِ جنّمہِ سبدُ ن وِیچارہِ --	----	ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥
انّترِ مائِیا موہ گُبارا[1] جِءُ سُپنےَ سُدھِ ن ہوئی ہے --11--	----	ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥

[1]غُبارا۔

اِکِ پنّچا مارِ سبدِ ہےَ لاگے --	----	ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥
ستِگُرُ آءِ مِلِیا وڈبھاگے --	----	ਸਤਿਗੁਰੁ ਆਇ ਮਿਲਿਆ ਵਡਭਾਗੇ ॥
انّترِ ساچُ روہِ رنّگِ راتے سہجِ سماوےَ سوئی ہے --12--	----	ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥
گُر کی چال گُرُو تے جاپےَ --	----	ਗੁਰ ਕੀ ਚਾਲ ਗੁਰੂ ਤੇ ਜਾਪੈ ॥
پُورا سیوکُ سبدِ سِجاپےَ --	----	ਪੂਰਾ ਸੇਵਕੁ ਸਬਦਿ ਸਿਞਾਪੈ ॥
سدا سبدُ روےَ گھٹ انّترِ رسنا رسُ چاکھےَ سچُ سوئی ہے --13--	----	ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥
ہئُمےَ مارے سبدِ نِوارے --	----	ਹਉਮੈ ਮਾਰੇ ਸਬਦਿ ਨਿਵਾਰੇ ॥
ہرِ کا نامُ رکھےَ اُرِ دھارے --	----	ਹਰਿ ਕਾ ਨਾਮੁ ਰਖੈ ਉਰਿ ਧਾਰੇ ॥
ایکسُ بِنُ ہءُ ہورُ ن جاݨا سہجے ہوءِ سُ ہوئی ہے --14--	----	ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥
بِنُ ستِگُر سہجُ کنےَ نہی پائِیا --	----	ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥

گُرمُکھِ بُوجھے سچِ سمائیا --	----	ਗੁਰਮੁਖਿ ਬੂਝੈ ਸਚਿ ਸਮਾਇਆ ॥
سچا سیوِ سبدِ سچ راتے ہئُمے سبدے کھوئی ہے --15--	----	ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥
آپے گُنداتا بیچاری --	----	ਆਪੇ ਗੁਣਦਾਤਾ ਬੀਚਾਰੀ ॥
گُرمُکھِ دیوہِ پکی ساری --	----	ਗੁਰਮੁਖਿ ਦੇਵਹਿ ਪਕੀ ਸਾਰੀ ॥
نانک نامِ سماوہِ ساچے ساچے تے پتِ ہوئی ہے --16--2--	----	ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥
مارُو مہلا[1] 3 -- | محلا[1]	----	ਮਾਰੂ ਮਹਲਾ ੩ ॥
جگجیِوَن ساچا ایکو داتا --	----	ਜਗਜੀਵਨੁ ਸਾਚਾ ਏਕੋ ਦਾਤਾ ॥
گُر سیوا تے سبدِ پچھاتا --	----	ਗੁਰ ਸੇਵਾ ਤੇ ਸਬਦਿ ਪਛਾਤਾ ॥
ایکو امرُ ایکا پتساہی جُگ جُگ سِرِ کار بنائی ہے --1--	----	ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
سو جنُ نِرملُ جِن آپُ پچھاتا --	Page# [1046]	ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥
آپے آءِ مِلیا سُکھداتا --	----	ਆਪੇ ਆਇ ਮਿਲਿਆ ਸੁਖਦਾਤਾ ॥
رسنا سبدِ رتی گُن گاوے دِر ساچے پتِ پائی ہے --2--	----	ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥
گُرمُکھِ نامِ ملے وڈِیائی --	----	ਗੁਰਮੁਖਿ ਨਾਮਿ ਮਿਲੈ ਵਡਿਆਈ ॥
منمُکھِ نِندکِ پتِ گوائی --	----	ਮਨਮੁਖਿ ਨਿੰਦਕਿ ਪਤਿ ਗਵਾਈ ॥

نامِ رتے پرم ہنّس بیَراگی نج گھرِ تاڑی لائی ہے --3--	----	ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥
سبدِ مرے سوئی جنُ پوُرا --	----	ਸਬਦਿ ਮਰੈ ਸੋਈ ਜਨੁ ਪੂਰਾ ॥
ستِگُرُ آکھِ سُنائے سُورا --	----	ਸਤਿਗੁਰੁ ਆਖਿ ਸੁਣਾਏ ਸੂਰਾ ॥
کائِیا اندرِ انمّرت سرُ ساچا منُ پیِوے بھاءِ سُبھائی ہے --4--	----	ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥
پڑِ پنّڈِتُ اورا سمجھائے --	----	ਪੜਿ ਪੰਡਿਤੁ ਅਵਰਾ ਸਮਝਾਏ ॥
گھر جلتے کی کھبرِ[1] ن پائے -- | [1]خبر	----	ਘਰ ਜਲਤੇ ਕੀ ਖਬਰਿ ਨ ਪਾਏ ॥
بِنُ ستِگُر سیوے نامُ ن پائیئے پڑِ تھاکے سانْتِ ن آئی ہے --5--	----	ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥
اِکِ بھسم لگاءِ پھِرہِ بھیکھدھاری --	----	ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥
بِنُ سبدے ہئُمے کِنِ ماری --	----	ਬਿਨੁ ਸਬਦੈ ਹਉਮੈ ਕਿਨਿ ਮਾਰੀ ॥
اندِنُ جلت رہہِ دِنُ راتی بھرمِ بھیکھِ بھرمائی ہے --6--	----	ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥
اِکِ گرِہ کُٹنّب مہِ سدا اُداسی --	----	ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥
سبدِ مُئے ہرِ نامِ نِواسی --	----	ਸਬਦਿ ਮੁਏ ਹਰਿ ਨਾਮਿ ਨਿਵਾਸੀ ॥
اندِنُ سدا رہہِ رنّگِ راتے بھےَ بھاءِ بھگتِ چِتُ لائی ہے --7--	----	ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
منمُکھُ ننّدا کرِ کرِ وِگُتا --	----	ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥

انترِ لوبھُ بھئُکے جِسُ کُتا --	----	ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
جمکالُ تِسُ کدے ن چھوڑے انتِ گئیا پچھُتائی ہے --8--	----	ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥
سچے سبدِ سچی پتِ ہوئی --	----	ਸਚੈ ਸਬਦਿ ਸਚੀ ਪਤਿ ਹੋਈ ॥
بِنُ ناوے مُکتِ ن پاوے کوئی --	----	ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥
بِنُ ستگُر کو ناءُ ن پائے پّربھِ ایسی بنّت بنائی ہے --9--	----	ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥
اِکِ سِدھ سادھِک بہُتُ وِیچاری --	----	ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
اِکِ اہِنِس نامِ رتے نِرنّکاری --	----	ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
جِس نو آپِ مِلائے سو بُوجھے بھگتِ بھائِ بھءُ جائی ہے --10--	----	ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥
اِسنانُ دانُ کرہِ نہی بُوجھہِ --	----	ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥
اِکِ منُویا مارِ منئے سِءُ لُوجھہِ --	----	ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥
ساچے سبدِ رتے اِک رنّگی ساچے سبدِ مِلائی ہے --11--	----	ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥
آپے سِرجے دے وڈِیائی --	----	ਆਪੇ ਸਿਰਜੇ ਦੇ ਵਡਿਆਈ ॥
آپے بھانئے دےءِ مِلائی --	----	ਆਪੇ ਭਾਣੈ ਦੇਇ ਮਿਲਾਈ ॥
آپے ندرِ کرے منِ وسیا میرے پّربھِ اِءُ پھُرمائی[1] ہے --12--	----	ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥

[1]فُرمائی-

ستِگُرُ سیوہِ سے جن ساچے --	----	ਸਤਿਗੁਰੁ ਸੇਵਹਿ ਸੇ ਜਨ ਸਾਚੇ ॥
منمُکھ سیوِ ن جانٹرِ کاچے --	----	ਮਨਮੁਖ ਸੇਵਿ ਨ ਜਾਣਨਿ ਕਾਚੇ ॥
آپے کرتا کرِ کرِ ویکھے جِ ءُ بھاوے تِ ءُ لائی ہے --13--	----	ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥
جُگ جُگِ ساچا ایکو داتا --	----	ਜੁਗਿ ਜੁਗਿ ਸਾਚਾ ਏਕੋ ਦਾਤਾ ॥
پُورے بھاگِ گُر سبدُ پچھاتا --	----	ਪੂਰੈ ਭਾਗਿ ਗੁਰ ਸਬਦੁ ਪਛਾਤਾ ॥
سبدِ ملے سے وِچھُڑے ناہی ندری سہجِ مِلائی ہے --14--	----	ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥
ہئُمےَ مائِیا مَیلُ کمائِیا --	----	ਹਉਮੈ ਮਾਇਆ ਮੈਲੁ ਕਮਾਇਆ ॥
مرِ مرِ جنّمہِ دُوجا بھائِیا --	----	ਮਰਿ ਮਰਿ ਜੰਮਹਿ ਦੂਜਾ ਭਾਇਆ ॥
بِنُ ستِگر سیوے مُکتِ ن ہوئی منِ دیکھہُ لِو لائی ہے --15--	----	ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥
جو تِسُ بھاوے سوئی کرسی --	----	ਜੋ ਤਿਸੁ ਭਾਵੈ ਸੋਈ ਕਰਸੀ ॥
آپہُ ہویا نا کِچھُ ہوسی --	----	ਆਪਹੁ ਹੋਆ ਨਾ ਕਿਛੁ ਹੋਸੀ ॥
نانک نامُ ملےَ وڈِیائی درِ ساچےَ پتِ پائی ہے --16--3--	Page# [1047]	ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
جو آئِیا سو سبھُ کو جاسی --	----	ਜੋ ਆਇਆ ਸੋ ਸਭੁ ਕੋ ਜਾਸੀ ॥
دُوجےَ بھاءِ بادھا جم پھاسی --	----	ਦੂਜੈ ਭਾਇ ਬਾਧਾ ਜਮ ਫਾਸੀ ॥

ستِگُرِ راکھے سے جن اُبرے
ساچے ساچِ سمائی ہے --1--
---- ਸਤਿਗੁਰਿ ਰਾਖੇ ਸੇ ਜਨ ਉਬਰੇ
ਸਾਚੇ ਸਾਚਿ ਸਮਾਈ ਹੇ ॥੧॥

آپے کرتا کرِ کرِ وکھے --
---- ਆਪੇ ਕਰਤਾ ਕਰਿ ਕਰਿ ਵੇਖੈ ॥

جِس نو ندرِ کرے سوئی جنُ لکھے --
---- ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥

گُرمُکھِ گیانُ تِسُ سبھُ کِچھُ سُوجھے
اِگیانی انّدھُ کمائی ہے --2--
---- ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੁਝੈ
ਅਗਿਆਨੀ ਅੰਧੁ ਕਮਾਈ ਹੇ ॥੨॥

منمُکھ سہسا بُوجھ ن پائی --
---- ਮਨਮੁਖ ਸਹਸਾ ਬੂਝ ਨ ਪਾਈ ॥

مرِ مرِ جنّمے جنمُ گوائی --
---- ਮਰਿ ਮਰਿ ਜੰਮੈ ਜਨਮੁ ਗਵਾਈ ॥

گُرمُکھِ نامِ رتے سُکھُ پائِیا
سہجے ساچِ سمائی ہے --3--
---- ਗੁਰਮੁਖਿ ਨਾਮਿ ਰਤੇ ਸੁਖੁ ਪਾਇਆ
ਸਹਜੇ ਸਾਚਿ ਸਮਾਈ ਹੇ ॥੩॥

دھنّدھے دھاوت منُ بھِئیا منُورا --
---- ਧੰਧੈ ਧਾਵਤ ਮਨੁ ਭਇਆ ਮਨੂਰਾ ॥

پھِرِ ہووے کنّچنُ بھیٹے گُرُ پُورا --
---- ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥

آپے بکھسِ[1] لئ سُکھُ پائے
پُورے سبدِ مِلائی ہے --4-- | [1] بخشِ-
---- ਆਪੇ ਬਖਸਿ ਲਏ ਸੁਖੁ ਪਾਏ
ਪੂਰੈ ਸਬਦਿ ਮਿਲਾਈ ਹੇ ॥੪॥

دُرمتِ جھُوٹھی بُری بُرِیارِ --
---- ਦੁਰਮਤਿ ਝੂਠੀ ਬੁਰੀ ਬੁਰਿਆਰਿ ॥

ائُگنِیاری اَئُگنِیارِ --
---- ਅਉਗਣਿਆਰੀ ਅਉਗਣਿਆਰਿ ॥

کچی متِ پھِیکا مُکھِ بولے
دُرمتِ نامُ ن پائی ہے --5--
---- ਕਚੀ ਮਤਿ ਫੀਕਾ ਮੁਖਿ ਬੋਲੈ
ਦੁਰਮਤਿ ਨਾਮੁ ਨ ਪਾਈ ਹੇ ॥੫॥

ائُگنِیاری کنّت ن بھاوے --
---- ਅਉਗਣਿਆਰੀ ਕੰਤ ਨ ਭਾਵੈ ॥

من کی جُوٹھی جُوٹھُ کماوےَ ۔۔	----	ਮਨ ਕੀ ਜੂਠੀ ਜੂਠੁ ਕਮਾਵੈ ॥
پِر کا ساءُ ن جانڑےَ مُورکھِ بِنُ گُر بُوجھ ن پائی ہے ۔۔6۔۔	----	ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥
دُرمتِ کھوٹی کھوٹُ کماوےَ ۔۔	----	ਦੁਰਮਤਿ ਖੋਟੀ ਖੋਟੁ ਕਮਾਵੈ ॥
سِیگارُ کرے پِر کھسم[1] ن بھاوےَ ۔۔ | [1]خصم ۔	----	ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥
گُنڑونّتی سدا پِرُ راوےَ ستِگُرِ میلِ مِلائی ہے ۔۔7۔۔	----	ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥
[1]حُکم ۔ | آپے ہُکمُ[1] کرے سبھُ ویکھےَ ۔۔	----	ਆਪੇ ਹੁਕਮੁ ਕਰੇ ਸਭੁ ਵੇਖੈ ॥
[1]بخشِ ۔ | اِکنا بکھسِ[1] لئے دھُرِ لیکھےَ ۔۔	----	ਇਕਨਾ ਬਖਸਿ ਲਏ ਧੁਰਿ ਲੇਖੈ ॥
اندِنُ نامِ رتے سچُ پائِیا آپے میلِ مِلائی ہے ۔۔8۔۔	----	ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥
ہئُمےَ دھاتُ موہ رسِ لائی ۔۔	----	ਹਉਮੈ ਧਾਤੁ ਮੋਹ ਰਸਿ ਲਾਈ ॥
گُرمُکھِ لِو ساچی سہجِ سمائی ۔۔	----	ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥
آپے میلےَ آپے کرِ ویکھےَ بِنُ ستِگُر بُوجھ ن پائی ہے ۔۔9۔۔	----	ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥
اِکِ سبدُ وِیچارِ سدا جن جاگے ۔۔	----	ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥
اِکِ مائِیا موہِ سوءِ رہے ابھاگے ۔۔	----	ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥
آپے کرے کرائے آپے ہورُ کرنڑا کِچھُو ن جائی ہے ۔۔10۔۔	----	ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥

کالُ مارِ گر سبدِ نِوارے --	----	ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥
ہرِ کا نامُ رکھےَ اُر دھارے --	----	ਹਰਿ ਕਾ ਨਾਮੁ ਰਖੈ ਉਰ ਧਾਰੇ ॥
ستِگُر سیوا تے سُکھُ پائِیا ہرِ کےَ نامِ سمائی ہے --11--	----	ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥
دُوجےَ بھاءِ پھِرےَ دیوانی --	----	ਦੂਜੈ ਭਾਇ ਫਿਰੈ ਦੇਵਾਨੀ ॥
مائِیا موہِ دُکھ ماہِ سمانی --	----	ਮਾਇਆ ਮੋਹਿ ਦੁਖ ਮਾਹਿ ਸਮਾਨੀ ॥
بہُتے بھیکھ کرےَ نہ پاۓ بِنُ ستِگُر سُکھُ ن پائی ہے --12--	----	ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥
کِس نو کہِیۓَ جا آپِ کراۓ --	----	ਕਿਸ ਨੋ ਕਹੀਐ ਜਾ ਆਪਿ ਕਰਾਏ ॥
جِتُ بھاوےَ تِتُ راہِ چلاۓ --	----	ਜਿਤੁ ਭਾਵੈ ਤਿਤੁ ਰਾਹਿ ਚਲਾਏ ॥
آپے مِہروانُ سُکھداتا جِءُ بھاوےَ تِوےَ چلائی ہے --13--	----	ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥
آپے کرتا آپے بھُگتا --	----	ਆਪੇ ਕਰਤਾ ਆਪੇ ਭੁਗਤਾ ॥
آپے سنّجمُ آپے جُگتا --	----	ਆਪੇ ਸੰਜਮੁ ਆਪੇ ਜੁਗਤਾ ॥
آپے نِرملُ مِہروانُ مدھُسُودنُ جِس دا ہُکمُ[1] ن میٹِیا جائی ہے --14-- |	----	ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥

[1]حُکمُ۔

سے وڈبھاگی جِنی ایکو جاتا --	----	ਸੇ ਵਡਭਾਗੀ ਜਿਨੀ ਏਕੋ ਜਾਤਾ ॥
گھٹِ گھٹِ وسِ رہِیا جگجِیونُ داتا --	----	ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥

اِک تھےَ گُپت پرگٹ ہے آپے گُرمُکھِ بھّرمُ بھءُ جائی ہے --15--	Page# [1048]	ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥
گُرمُکھِ ہرِ جیءُ ایکو جاتا --	----	ਗੁਰਮੁਖਿ ਹਰਿ ਜੀਉ ਏਕੋ ਜਾਤਾ ॥
انتِر نامُ سبدِ پچھاتا --	----	ਅੰਤਰਿ ਨਾਮੁ ਸਬਦਿ ਪਛਾਤਾ ॥
جِسُ تُو دیہِ سوئی جنُ پاۓ نانک نامِ وڈائی ہے --16--4--	----	ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
سچُ سالاہی[1] گہر گنّبھیرےَ -- | [1]سالاحی-	----	ਸਚੁ ਸਾਲਾਹੀ ਗਹਿਰ ਗੰਭੀਰੈ ॥
سبھُ جگُ ہےَ تِس ہی کے چیرےَ --	----	ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥
سبھِ گھٹ بھوگوے سدا دِنُ راتی آپے سُوکھ نِواسی ہے --1--	----	ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥
سچا ساہِبُ[1] سچی نائی -- | [1]صاحِبُ-	----	ਸਚਾ ਸਾਹਿਬੁ ਸਚੀ ਨਾਈ ॥
گُر پرسادی مّنِ وسائی --	----	ਗੁਰ ਪਰਸਾਦੀ ਮੰਨਿ ਵਸਾਈ ॥
آپے آءِ وسِیا گھٹ انتِر تُوٹی جم کی پھاسی ہے --2--	----	ਆਪੇ ਆਇ ਵਸਿਆ ਘਟ ਅੰਤਰਿ ਤੁਟੀ ਜਮ ਕੀ ਫਾਸੀ ਹੇ ॥੨॥
کِس سیوی تےَ کِسُ سالاہی[1] -- | [1]سالاحی-	----	ਕਿਸੁ ਸੇਵੀ ਤੈ ਕਿਸੁ ਸਾਲਾਹੀ ॥
ستِگُر سیوی سبدِ سالاہی[1] -- | [1]سالاحی-	----	ਸਤਿਗੁਰੁ ਸੇਵੀ ਸਬਦਿ ਸਾਲਾਹੀ ॥
سچے سبدِ سدا متِ اُوتم انّترِ کمل پرگاسی ہے --3--	----	ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥

دیہی کاچی کا گد مِکدارا --	----	ਦੇਹੀ ਕਾਚੀ ਕਾਗਦ ਮਿਕਦਾਰਾ ॥
بُونّد پوےَ بنسےَ ڈھہت ن لاگےَ بارا --	----	ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥
کنّچن کائِیا گُرمُکھِ بُوجھےَ جِسُ انّترِ نامُ نِواسی ہے --4--	----	ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥
سچا چئُکا سُرتِ کی کارا --	----	ਸਚਾ ਚਉਕਾ ਸੁਰਤਿ ਕੀ ਕਾਰਾ ॥
ہرِ نامُ بھوجنُ سچُ آدھارا --	----	ਹਰਿ ਨਾਮੁ ਭੋਜਨੁ ਸਚੁ ਆਧਾਰਾ ॥
سدا ترِّپتِ پوِتّرُ ہےَ پاونُ جِتُ گھٹِ ہرِ نامُ نِواسی ہے --5--	----	ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥
ہءُ تِنُ بلِہاری جو ساچےَ لاگے --	----	ਹਉ ਤਿਨੁ ਬਲਿਹਾਰੀ ਜੋ ਸਾਚੈ ਲਾਗੇ ॥
ہرِ گُنڑ گاوہِ اندِنُ جاگے --	----	ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥
ساچا سُوکھُ سدا تِن انّترِ رسنا ہرِ رسِ راسی ہے --6--	----	ਸਾਚਾ ਸੁਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥
ہرِ نامُ چیتا اورُ ن پُوجا --	----	ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥
ایکو سیوی اورُ ن دُوجا --	----	ਏਕੋ ਸੇਵੀ ਅਵਰੁ ਨ ਦੂਜਾ ॥
پُورےَ گُرِ سبھُ سچُ دِکھائِیا سچےَ نامِ نِواسی ہے --7--	----	ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥
بھرّمِ بھرّمِ جونی پھِرِ پھِرِ آئِیا --	----	ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥
آپِ بھُولا جا کھسمِ[1] بھُلائِیا -- | [1] خصمِ-	----	ਆਪਿ ਭੂਲਾ ਜਾ ਖਸਮਿ ਭੁਲਾਇਆ ॥

ہرِ جی ءُ ملےَ تا گُرمُکھِ بُوجھےَ جینےَ سبدُ اِبناسی ہے --8--	----	ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥
کامِ کرودھِ بھرے ہم اپرادھی --	----	ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥
کِیا مُہُ لےَ بولہ نا ہم گُنڑ ن سیوا سادھی --	----	ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥
ڈُبدے پاتھر میلِ لیَہُ تُم آپے ساچُ نامُ اِبناسی ہے --9--	----	ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥
نا کوئی کرے ن کرنڑےَ جوگا --	----	ਨਾ ਕੋਈ ਕਰੇ ਨ ਕਰਣੈ ਜੋਗਾ ॥
آپے کرہِ کراوہِ سُ ہوئِگا --	----	ਆਪੇ ਕਰਹਿ ਕਰਾਵਹਿ ਸੁ ਹੋਇਗਾ ॥
آپے بکھسِ[1] لیَہِ سُکھُ پاۓ سد ہی نامِ نِواسی ہے --10-- | [1]بخشِ-	----	ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥
اِہُ تنُ دھرتی سبدُ بیجِ اپارا --	----	ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥
ہرِ ساچے سیتی ونڄُ واپارا --	----	ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥
سچُ دھنُ جنّمِیا توٹِ ن آوے انّترِ نامُ نِواسی ہے --11--	----	ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥
ہرِ جی ءُ او گنڑیارے نو گُنڑُ کیجےَ --	----	ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥
آپے بکھسِ[1] لیَہِ نامُ دِجےَ -- | [1]بخشِ-	----	ਆਪੇ ਬਖਸਿ ਲੈਹਿ ਨਾਮੁ ਦੀਜੈ ॥

گُرمُکھِ ہووےَ سو پتِ پاۓ اِکتُ نامِ نِواسی ہے --12--	----	ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥
انّترِ ہرِ دھنُ سمجھ ن ہوئی --	----	ਅੰਤਰਿ ਹਰਿ ਧਨੁ ਸਮਝ ਨ ਹੋਈ ॥
گُر پرسادی بُوجھےَ کوئی --	----	ਗੁਰ ਪਰਸਾਦੀ ਬੂਝੈ ਕੋਈ ॥
گُرمُکھِ ہووےَ سو دھنُ پاۓ سد ہی نامِ نِواسی ہے --13--	----	ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥
انل واءُ بھرمِ بھُلائی --	----	ਅਨਲ ਵਾਉ ਭਰਮਿ ਭੁਲਾਈ ॥
مائِیا موہِ سُدھِ ن کائی --	----	ਮਾਇਆ ਮੋਹਿ ਸੁਧਿ ਨ ਕਾਈ ॥
منمُکھ انّدھے کِچھُو ن سُوجھےَ گُرمتِ نامُ پرّگاسی ہے --14--	Page# [1049]	ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥
منمُکھ ہئُمےَ مائِیا سُوتے --	----	ਮਨਮੁਖ ਹਉਮੈ ਮਾਇਆ ਸੂਤੇ ॥
اپنْا گھرُ ن سمالہِ انّتِ وِگُوتے --	----	ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥
پر نِنّدا کرہِ بہُ چِنّتا جالےَ دُکھے دُکھِ نِواسی ہے --15--	----	ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥
آپے کرتےَ کار کرائی --	----	ਆਪੇ ਕਰਤੈ ਕਾਰ ਕਰਾਈ ॥
آپے گُرمُکھِ دےءِ بُجھائی --	----	ਆਪੇ ਗੁਰਮੁਖਿ ਦੇਇ ਬੁਝਾਈ ॥
نانک نامِ رتے منُ نِرملُ نامے نامِ نِواسی ہے --16--5--	----	ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥

ایکو سیوی سدا تھِرُ ساچا --	----	ਏਕੋ ਸੇਵੀ ਸਦਾ ਥਿਰੁ ਸਾਚਾ ॥
دُوجےَ لاگا سبھُ جگُ کاچا --	----	ਦੂਜੈ ਲਾਗਾ ਸਭੁ ਜਗੁ ਕਾਚਾ ॥
گُرمتی سدا سچُ سالاہی[1] ساچے ہی ساچِ پتیجےَ ہے --1-- |	----	ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥
تیرے گُنڑ بہُتے مےَ ایکُ ن جاتا --	----	ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥
آپے لاءِ لئے جگجِیونُ داتا --	----	ਆਪੇ ਲਾਇ ਲਏ ਜਗਜੀਵਨੁ ਦਾਤਾ ॥
آپے بکھسے[1] دے وڈِیائی گُرمتِ اِہُ منُ بھیجےَ ہے --2-- |	----	ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥
مائِیا لہرِ سبدِ نِواری --	----	ਮਾਇਆ ਲਹਰਿ ਸਬਦਿ ਨਿਵਾਰੀ ॥
اِہُ منُ نِرملُ ہئُمےَ ماری --	----	ਇਹੁ ਮਨੁ ਨਿਰਮਲੁ ਹਉਮੈ ਮਾਰੀ ॥
سہجے گُنڑ گاوےَ رنّگِ راتا رسنا رامُ روِیجےَ ہے --3--	----	ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥
میری میری کرت وِہانڑی --	----	ਮੇਰੀ ਮੇਰੀ ਕਰਤ ਵਿਹਾਣੀ ॥
منمُکھِ ن بُوجھےَ پھِرےَ اِیانڑی --	----	ਮਨਮੁਖਿ ਨ ਬੂਝੈ ਫਿਰੈ ਇਆਣੀ ॥
جمکالُ گھڑی مُہتُ نِہالے اندِنُ آرجا چھیجےَ ہے --4--	----	ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥
انّترِ لوبھُ کرےَ نہی بُوجھےَ --	----	ਅੰਤਰਿ ਲੋਭੁ ਕਰੈ ਨਹੀ ਬੂਝੈ ॥
سِر اُوپرِ جمکالُ ن سُوجھےَ --	----	ਸਿਰ ਊਪਰਿ ਜਮਕਾਲੁ ਨ ਸੂਝੈ ॥

[1] سالاحی-

[1] بخشے-

ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥	----	اَتھےَ کماٹا سُ اگےَ آئِیا انّتکالِ کِیا کیجےَ ہے --5--
ਜੋ ਸਚਿ ਲਾਗੇ ਤਿਨ ਸਾਚੀ ਸੋਇ ॥	----	جو سچِ لاگے تِن ساچی سوءِ --
ਦੂਜੈ ਲਾਗੇ ਮਨਮੁਖਿ ਰੋਇ ॥	----	دُوجےَ لاگے منمُکھِ روءِ --
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥	----	دُہا سِرِیا کا کھسمُ[1] ہےَ آپے آپے گُٹ مہِ بھیجےَ ہے --6--
ਗੁਰ ਕੈ ਸਬਦਿ ਸਦਾ ਜਨੁ ਸੋਹੈ ॥	----	گُر کےَ سبدِ سدا جنُ سوہےَ --
ਨਾਮ ਰਸਾਇਣਿ ਇਹੁ ਮਨੁ ਮੋਹੈ ॥	----	نام رسائِٹ اِہُ منُ موہےَ --
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥	----	مائِیا موہ مَیلُ پتنّگُ ن لاگےَ گُرمتی ہرِ نامِ بھیجےَ ہے --7--
ਸਭਨਾ ਵਿਚਿ ਵਰਤੈ ਇਕੁ ਸੋਈ ॥	----	سبھنا وِچِ ورتےَ اِکُ سوئی --
ਗੁਰ ਪਰਸਾਦੀ ਪਰਗਟੁ ਹੋਈ ॥	----	گُر پرسادی پرگٹُ ہوئی --
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥	----	ہئُمےَ مارِ سدا سُکھُ پائِیا ناءِ ساچےَ انمّرِتُ پیجےَ ہے --8--
ਕਿਲਬਿਖ ਦੂਖ ਨਿਵਾਰਣਹਾਰਾ ॥	----	کِلبِکھ دُوکھ نِوارنْہارا --
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥	----	گُرمُکھِ سیوِیا سبدِ وِیچارا --
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥	----	سبھُ کِچھُ آپے آپِ ورتےَ گُرمُکھِ تنُ منُ بھیجےَ ہے --9--
ਮਾਇਆ ਅਗਨਿ ਜਲੈ ਸੰਸਾਰੇ ॥	----	مائِیا اگنِ جلےَ سنّسارے --

[1] خصمُ

گرمکھ نوارے سبد ویچارے --	----	ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥
انتر سانت سدا سکھ پائیا گرمتی نام لیجے ہے --10--	----	ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥
اندر اندراسن بیٹھے جم کا بھءُ پاوہ --	----	ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥
جمُ ن چھوڈے بہُ کرم کماوہ --	----	ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥
ستگرُ بھیٹے تا مکت پائیۓ ہر ہر رسنا پیجے ہے --11--	----	ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥
منمکھ انتر بھگت ن ہوئی --	----	ਮਨਮੁਖਿ ਅੰਤਰਿ ਭਗਤਿ ਨ ਹੋਈ ॥
گرمکھ بھگت سانت سکھ ہوئی --	----	ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥
پوتر پاون سدا ہے بانی گرمت انترُ بھیجے ہے --12--	----	ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥
برہما بسنُ مہیسُ ویچاری --	----	ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥
ترے گن بدھک مکت نراری --	----	ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥
گرمکھ گیانُ ایکو ہے جاتا اندنُ نامُ رویجے ہے --13--	----	ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥
بید پڑھ ہر نامُ ن بوجھ --	Page# [1050]	ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥
مائیا کارن پڑ پڑ لوجھ --	----	ਮਾਇਆ ਕਾਰਣਿ ਪੜਿ ਪੜਿ ਲੂਝਹਿ ॥

انترِ مَیلُ اگیانی اندھا کِءُ کرِ دُترَ ترِیجَے ہے --14--	----	ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥
بید باد سبھِ آکھِ وکھانڑِ --	----	ਬੇਦ ਬਾਦ ਸਭਿ ਆਖਿ ਵਖਾਣਹਿ ॥
ن انترُ بھیجَے ن سبدُ پچھانڑِ --	----	ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥
پُنّ پاپُ سبھُ بید دِرڑائیا گُرمُکھِ انّمرِتُ پیجَے ہے --15--	----	ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥
آپے ساچا ایکو سوئی --	----	ਆਪੇ ਸਾਚਾ ਏਕੋ ਸੋਈ ॥
تِس بِنُ دُوجا اورُ ن کوئی --	----	ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
نانک نامِ رتے منُ ساچا سچو سچُ روِجَے ہے --16--6--	----	ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
سچے سچا تکھتُ[1] رچائِیا -- | تخت[1]-	----	ਸਚੈ ਸਚਾ ਤਖਤੁ ਰਚਾਇਆ ॥
نِج گھرِ وسیا تِتھےَ موہُ ن مائِیا --	----	ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥
سد ہی ساچُ وسِیا گھٹ انترِ گُرمُکھِ کرنی ساری ہے --1--	----	ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥
سچا سئُدا سچُ واپارا --	----	ਸਚਾ ਸਉਦਾ ਸਚੁ ਵਾਪਾਰਾ ॥
ن تِتھےَ بھرمُ ن دُوجا پسارا --	----	ਨ ਤਿਥੈ ਭਰਮੁ ਨ ਦੂਜਾ ਪਸਾਰਾ ॥
سچا دھنُ کھٹِیا کدے توٹِ ن آوے بُوجھے کو وِیچاری ہے --2--	----	ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥

سچےَ لائے سے جن لاگے --	----	ਸਚੈ ਲਾਏ ਸੇ ਜਨ ਲਾਗੇ ॥
انّترِ سبدُ مستکِ وڈبھاگے --	----	ਅੰਤਰਿ ਸਬਦੁ ਮਸਤਕਿ ਵਡਭਾਗੇ ॥
سچےَ سبدِ سدا گُنڑ گاوہِ سبدِ رتے وِیچاری ہے --3--	----	ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥
سچو سچا سچُ سالاہی[1] -- | [1]سالاحی-	----	ਸਚੋ ਸਚਾ ਸਚੁ ਸਾਲਾਹੀ ॥
ایکو ویکھا دُوجا ناہی --	----	ਏਕੋ ਵੇਖਾ ਦੂਜਾ ਨਾਹੀ ॥
گُرمتِ اُوچو اُوچی پئُڑی گِیانِ رتنِ ہئُمےَ ماری ہے --4--	----	ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥
مائِیا موہِ سبدِ جلائِیا --	----	ਮਾਇਆ ਮੋਹਿ ਸਬਦਿ ਜਲਾਇਆ ॥
سچُ منِ وسِیا جا تُدھُ بھائِیا --	----	ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥
سچے کی سبھ سچی کرنڑی ہئُمےَ تِکھا نِواری ہے --5--	----	ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥
مائِیا موہُ سبھُ آپے کِینا --	----	ਮਾਇਆ ਮੋਹੁ ਸਭੁ ਆਪੇ ਕੀਨਾ ॥
گُرمُکھِ وِرلےَ کِن ہی چِینا --	----	ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥
گُرمُکھِ ہووےَ سُ سچُ کماوےَ ساچی کرنڑی ساری ہے --6--	----	ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥
کار کمائی جو میرے پّربھ بھائی --	----	ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥
ہئُمےَ ترِّسنا سبدِ بُجھائی --	----	ਹਉਮੈ ਤ੍ਰਿਸਨਾ ਸਬਦਿ ਬੁਝਾਈ ॥

گُرمتِ سد ہی انتّرُ سِیتلُ ہئُمےَ مارِ نِواری ہے --7--	----	ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥
سچِ لگے تِن سبھُ کِچھُ بھاوے --	----	ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥
سچےَ سبدے سچِ سُہاوےَ --	----	ਸਚੈ ਸਬਦੇ ਸਚਿ ਸੁਹਾਵੈ ॥
اَیتھےَ ساچے سے دِر ساچے ندری ندرِ سواری ہے --8--	----	ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥
بِنُ ساچے جو دُوجےَ لائِیا --	----	ਬਿਨੁ ਸਾਚੇ ਜੋ ਦੂਜੈ ਲਾਇਆ ॥
مائِیا موہ دُکھ سبائِیا --	----	ਮਾਇਆ ਮੋਹੁ ਦੁਖ ਸਬਾਇਆ ॥
بِنُ گُر دُکھُ سُکھُ جاپےَ ناہی مائِیا موہ دُکھُ بھاری ہے --9--	----	ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥
ساچا سبدُ جِنا منِ بھائِیا --	----	ਸਾਚਾ ਸਬਦੁ ਜਿਨਾ ਮਨਿ ਭਾਇਆ ॥
پُوربِ لِکھِیا تِنی کمائِیا --	----	ਪੂਰਬਿ ਲਿਖਿਆ ਤਿਨੀ ਕਮਾਇਆ ॥
سچو سیوہِ سچُ دھِیاوہِ سچِ رتے وِیچاری ہے --10--	----	ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥
گُر کی سیوا مِیٹھی لاگی --	----	ਗੁਰ ਕੀ ਸੇਵਾ ਮੀਠੀ ਲਾਗੀ ॥
اندِنُ سُوکھ سہج سمادھی --	----	ਅਨਦਿਨੁ ਸੂਖ ਸਹਜ ਸਮਾਧੀ ॥
ہرِ ہرِ کرتِیا منُ نِرملُ ہویا گُر کی سیو پیاری ہے --11--	----	ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥
سے جن سُکھیۓ ستِگُرِ سچے لائے --	----	ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥

آپے بھانْڑے آپ مِلائے -- ---- ਆਪੇ ਭਾਣੇ ਆਪਿ ਮਿਲਾਏ ॥

ستگُرِ راکھے سے جن اُبرے
ہور مائیا موہ کھُیاری[1] ہے --12-- | ---- ਸਤਿਗੁਰਿ ਰਾਖੇ ਸੇ ਜਨ ਉਬਰੇ
ਹੋਰ ਮਾਇਆ ਮੋਹ ਖੁਆਰੀ ਹੇ ॥੧੨॥

[1] خُیاری-

گُرمُکھِ ساچا سبدِ پچھاتا -- ---- ਗੁਰਮੁਖਿ ਸਾਚਾ ਸਬਦਿ ਪਛਾਤਾ ॥

Page# [1051]

نا تِس کُٹنّبُ نا تِس ماتا -- ---- ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥

ایکو ایکُ رویا سبھ انتّرِ
سبھنا جِیا کا آدھاری ہے --13-- ---- ਏਕੋ ਏਕੁ ਰਵਿਆ ਸਭ ਅੰਤਰਿ
ਸਭਨਾ ਜੀਆ ਕਾ ਆਧਾਰੀ ਹੇ ॥੧੩॥

ہئُمےَ میرا دُوجا بھائیا -- ---- ਹਉਮੈ ਮੇਰਾ ਦੂਜਾ ਭਾਇਆ ॥

کِچھُ ن چلےَ دھُرِ کھسمِ[1] لِکھِ پائیا -- | ---- ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥

[1] خصمِ-

گُر ساچے تے ساچُ کماوہِ
ساچےَ دُوکھ نِواری ہے --14-- ---- ਗੁਰ ਸਾਚੇ ਤੇ ਸਾਚੁ ਕਮਾਵਹਿ
ਸਾਚੈ ਦੂਖ ਨਿਵਾਰੀ ਹੇ ॥੧੪॥

جا تُو دیہِ سدا سُکھُ پائے -- ---- ਜਾ ਤੂ ਦੇਹਿ ਸਦਾ ਸੁਖੁ ਪਾਏ ॥

ساچےَ سبدے ساچُ کمائے -- ---- ਸਾਚੈ ਸਬਦੇ ਸਾਚੁ ਕਮਾਏ ॥

اندرُ ساچا مَنُ تنُ ساچا
بھگتِ بھرے بھنڈاری ہے --15-- ---- ਅੰਦਰੁ ਸਾਚਾ ਮਨੁ ਤਨੁ ਸਾਚਾ
ਭਗਤਿ ਭਰੇ ਭੰਡਾਰੀ ਹੇ ॥੧੫॥

آپے ویکھے ہُکمِ[1] چلائے -- | [1] حکمِ- ---- ਆਪੇ ਵੇਖੈ ਹੁਕਮਿ ਚਲਾਏ ॥

اپنْڑا بھانْڑا آپ کرائے -- ---- ਅਪਣਾ ਭਾਣਾ ਆਪਿ ਕਰਾਏ ॥

نانک نامِ رتے بَیراگی مَنُ تنُ رسنا نامِ سواری ہے --7--16--	----	ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
آپے آپُ اُپاءِ اُپنّا --	----	ਆਪੇ ਆਪੁ ਉਪਾਇ ਉਪੰਨਾ ॥
سبھ مہِ ورتےَ ایکُ پرچھنّا --	----	ਸਭ ਮਹਿ ਵਰਤੈ ਏਕੁ ਪਰਛੰਨਾ ॥
سبھنا سار کرے جگجیونُ جِن اپنا آپُ پچھاتا ہے --1--	----	ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥
جِن برّہما بِسنُ مہیسُ اُپائے --	----	ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
سِرِ سِرِ دھنّدھےَ آپے لائے --	----	ਸਿਰਿ ਸਿਰਿ ਧੰਧੈ ਆਪੇ ਲਾਏ ॥
جِسُ بھاوے تِسُ آپے میلے جِن گُرمُکھِ ایکو جاتا ہے --2--	----	ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
آوا گَئُنُ ہے سنّسارا --	----	ਆਵਾ ਗਉਣੁ ਹੈ ਸੰਸਾਰਾ ॥
مائِیا موہُ بہُ چتےَ بِکارا --	----	ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥
تھِرُ ساچا سالاہی[1] سد ہی جِن گُر کا سبدُ پچھاتا ہے --3-- | [1]سالاحی-	----	ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
اِکِ مُولِ لگے اونی سُکھُ پائِیا --	----	ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
ڈالی لاگے تِنی جنمُ گوائِیا --	----	ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥

انّمرِت پھل تِن جن کءُ لاگے جو بولہِ انّمرِت باتا ہے --4--	----	ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥
ہم گُݨ ناہی کِیا بولہ بول --	----	ਹਮ ਗੁਣ ਨਾਹੀ ਕਿਆ ਬੋਲਹ ਬੋਲ ॥
تُو سبھنا دیکھہِ تولہِ تول --	----	ਤੂ ਸਭਨਾ ਦੇਖਹਿ ਤੋਲਹਿ ਤੋਲ ॥
جِءُ بھاوےَ تِءُ راکھہِ رہݨا گُرمُکھِ ایکو جاتا ہے --5--	----	ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥
جا تُدھُ بھاݨا تا سچی کارےَ لائے --	----	ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥
اوگݨ چھوڈِ گُݨ ماہِ سمائے --	----	ਅਵਗਣ ਛੋਡਿ ਗੁਣ ਮਾਹਿ ਸਮਾਏ ॥
گُݨ مہِ ایکو نِرملُ ساچا گُر کےَ سبدِ پچھاتا ہے --6--	----	ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥
جہ دیکھا تہ ایکو سوئی --	----	ਜਹ ਦੇਖਾ ਤਹ ਏਕੋ ਸੋਈ ॥
دُوجی دُرمتِ سبدے کھوئی --	----	ਦੂਜੀ ਦੁਰਮਤਿ ਸਬਦੇ ਖੋਈ ॥
ایکسُ مہِ پرّبھُ ایکُ سماݨا اپݨےَ رنّگِ سد راتا ہے --7--	----	ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥
کائِیا کملُ ہےَ کُملاݨا --	----	ਕਾਇਆ ਕਮਲੁ ਹੈ ਕੁਮਲਾਣਾ ॥
منمُکھُ سبدُ ن بُجھےَ اِیاݨا --	----	ਮਨਮੁਖੁ ਸਬਦੁ ਨ ਬੁਝੈ ਇਆਣਾ ॥
گُر پرسادی کائِیا کھوجے پائے جگجِیونُ داتا ہے --8--	----	ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥
کوٹ گہی کے پاپ نِوارے --	----	ਕੋਟ ਗਹੀ ਕੇ ਪਾਪ ਨਿਵਾਰੇ ॥

سدا ہرِ جیءُ راکھےَ اُر دھارے --	----	ਸਦਾ ਹਰਿ ਜੀਉ ਰਾਖੈ ਉਰ ਧਾਰੇ ॥
جو اِچھے سوئی پھلُ پاۓ جِءُ رنّگُ مجیٹھےَ راتا ہے --9--	----	ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥
منمُکھُ گِیانُ کتھے ن ہوئی --	----	ਮਨਮੁਖੁ ਗਿਆਨੁ ਕਥੇ ਨ ਹੋਈ ॥
پھِرِ پھِرِ آوےَ ٹھئُر ن کوئی --	----	ਫਿਰਿ ਫਿਰਿ ਆਵੈ ਠਉਰ ਨ ਕੋਈ ॥
گُرمُکھِ گِیانُ سدا سالاہے[1] جُگِ جُگِ ایکو جاتا ہے --10-- |	----	ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥

[1]سالاحے-

منمُکھُ کار کرے سبھِ دُکھ سباۓ --	----	ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥
انّترِ سبدُ ناہی کِءُ درِ جاۓ --	----	ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥
گُرمُکھِ سبدُ وسےَ منِ ساچا سد سیوے سُکھداتا ہے --11--	----	ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥
جہ دیکھا تُو سبھنی تھائی --	----	ਜਹ ਦੇਖਾ ਤੂ ਸਭਨੀ ਥਾਈ ॥
پُورےَ گُرِ سبھ سوجھی پائی --	Page# [1052]	ਪੂਰੈ ਗੁਰਿ ਸਭ ਸੋਝੀ ਪਾਈ ॥
نامو نامُ دھِیائیئےَ سدا سد اِہُ منُ نامے راتا ہے --12--	----	ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥
نامے راتا پوِتُ سرِیرا --	----	ਨਾਮੇ ਰਾਤਾ ਪਵਿਤੁ ਸਰੀਰਾ ॥
بِنُ ناوےَ ڈُوبِ مُۓ بِنُ نیرا --	----	ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥
آوہِ جاوہِ نامُ نہی بُوجھہِ اِکنا گُرمُکھِ سبدُ پچھاتا ہے --13--	----	ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥

پُورے سِتگُرِ بُوجھ بُجھائی --	----	ਪੂਰੈ ਸਤਿਗੁਰਿ ਬੂਝ ਬੁਝਾਈ ॥
وِنُ ناوے مُکت کِنے ن پائی --	----	ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥
نامے نامِ ملے وڈِیائی سہج رہے رنگِ راتا ہے --14--	----	ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥
کائِیا نگرُ ڈھہے ڈھہِ ڈھیری --	----	ਕਾਇਆ ਨਗਰੁ ਢਹੈ ਢਹਿ ਢੇਰੀ ॥
بِن سبدے چُوکے نہی پھیری --	----	ਬਿਨ ਸਬਦੈ ਚੂਕੈ ਨਹੀ ਫੇਰੀ ॥
ساچُ سلاہے ساچِ سماوے جِنِ گُرمُکھِ ایکو جاتا ہے --15--	----	ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
جِس نو ندرِ کرے سو پائے --	----	ਜਿਸ ਨੋ ਨਦਰਿ ਕਰੇ ਸੋ ਪਾਏ ॥
ساچا سبدُ وسے منِ آئے --	----	ਸਾਚਾ ਸਬਦੁ ਵਸੈ ਮਨਿ ਆਏ ॥
نانک نامِ رتے نِرنّکاری دِرِ ساچے ساچُ پچھاتا ہے --16--8--	----	ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥
مارُو سولہے 3 --	----	ਮਾਰੂ ਸੋਲਹੇ ੩ ॥
آپے کرتا سبھُ جِسُ کرنا --	----	ਆਪੇ ਕਰਤਾ ਸਭੁ ਜਿਸੁ ਕਰਣਾ ॥
جیء جنّت سبھِ تیری سرنا --	----	ਜੀਅ ਜੰਤ ਸਭਿ ਤੇਰੀ ਸਰਣਾ ॥
آپے گُپتُ ورتے سبھ انتّرِ گُر کے سبدِ پچھاتا ہے --1--	----	ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥
ہرِ کے بھگتِ بھرے بھنّڈارا --	----	ਹਰਿ ਕੇ ਭਗਤਿ ਭਰੇ ਭੰਡਾਰਾ ॥
آپے بکھسے[1] سبدِ ویچارا -- | [1]بخشے	----	ਆਪੇ ਬਖਸੇ ਸਬਦਿ ਵੀਚਾਰਾ ॥

جو تدھ بھاوے سوئی کرسہِ سچے سِء منُ راتا ہے --2--	----	ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥
آپے ہیرا رتنُ امولو --	----	ਆਪੇ ਹੀਰਾ ਰਤਨੁ ਅਮੋਲੋ ॥
آپے ندری تولے تولو --	----	ਆਪੇ ਨਦਰੀ ਤੋਲੇ ਤੋਲੋ ॥
جیء جنّت سبھِ سرنِ تماری کرِ کرپا آپ پچھاتا ہے --3--	----	ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥
جس نو ندرِ ہووے دھرِ تیری --	----	ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥
مرے ن جنمے چوکے پھیری --	----	ਮਰੈ ਨ ਜੰਮੈ ਚੂਕੈ ਫੇਰੀ ॥
ساچے گنڑ گاوے دِنُ راتی جگِ جگِ ایکو جاتا ہے --4--	----	ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥
مائیا موہِ سبھُ جگتُ اُپائیا --	----	ਮਾਇਆ ਮੋਹਿ ਸਭੁ ਜਗਤੁ ਉਪਾਇਆ ॥
برہما بسنُ دیو سبائیا --	----	ਬ੍ਰਹਮਾ ਬਿਸਨੁ ਦੇਵ ਸਬਾਇਆ ॥
جو تدھ بھانڑے سے نامِ لاگے گیان متی پچھاتا ہے --5--	----	ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥
پاپ پنّن ورتے سنسارا --	----	ਪਾਪ ਪੁੰਨ ਵਰਤੈ ਸੰਸਾਰਾ ॥
ہرکھُ سوگُ سبھُ دکھُ ہے بھارا --	----	ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥
گرمکھِ ہووے سو سکھُ پائے جن گرمکھِ نامُ پچھاتا ہے --6--	----	ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥
کرتُ ن کوئی میٹنہارا --	----	ਕਿਰਤੁ ਨ ਕੋਈ ਮੇਟਣਹਾਰਾ ॥

گُر کے سبدے موکھ دُیارا --	----	ਗੁਰ ਕੈ ਸਬਦੇ ਮੋਖ ਦੁਆਰਾ ॥
پُورب لِکھیا سو پھل پائِیا جِنِ آپُ مارِ پچھاتا ہے --7--	----	ਪੂਰਬਿ ਲਿਖਿਆ ਸੋ ਫਲ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥
مائِیا موہِ ہرِ سِءُ چِتُ ن لاگے --	----	ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥
دُوجے بھاءِ گھنا دُکھُ آگے --	----	ਦੂਜੈ ਭਾਇ ਘਣਾ ਦੁਖੁ ਆਗੈ ॥
منمُکھ بھرمِ بھُلے بھیکھدھاری انت کالِ پچھُتاتا ہے --8--	----	ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥
ہرِ کے بھانڑے ہرِ گُنڑ گاۓ --	----	ਹਰਿ ਕੈ ਭਾਣੈ ਹਰਿ ਗੁਣ ਗਾਏ ॥
سبھِ کِلبِکھ کاٹے دُوکھ سباۓ --	----	ਸਭਿ ਕਿਲਬਿਖ ਕਾਟੇ ਦੂਖ ਸਬਾਏ ॥
ہرِ نِرملُ نِرمل ہے بانڑی ہرِ سیتی منُ راتا ہے --9--	----	ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥
جِس نو ندرِ کرے سو گُنڑ نِدھِ پاۓ --	----	ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥
ہئُمے میرا ٹھاکِ رہاۓ --	----	ਹਉਮੈ ਮੇਰਾ ਠਾਕਿ ਰਹਾਏ ॥
گُنڑ اوگُنڑ کا ایکو داتا گُرمُکھِ وِرلی جاتا ہے --10--	----	ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥
میرا پربھُ نِرملُ اتِ اپارا --	----	ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥
آپے میلے گُر سبدِ وِیچارا --	----	ਆਪੇ ਮੇਲੈ ਗੁਰ ਸਬਦਿ ਵੀਚਾਰਾ ॥

آپے بکھسے[1] سچ دِڑڑاۓ مَن تَن ساچے راتا ہے --11-- |	----	ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥
[1]بخشے۔		
مَن تَن مَیلا وِچ جوتِ اپارا --	Page# [1053]	ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥
گُرمتِ بُوجھے کرِ وِیچارا --	----	ਗੁਰਮਤਿ ਬੂਝੈ ਕਰਿ ਵੀਚਾਰਾ ॥
ہئُمےَ مارِ سدا مَن نِرمل رسنا سیوِ سُکھداتا ہے --12--	----	ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥
گڑ کائِیا اَندرِ بہُ ہٹ باجارا[1] -- | [1]بازارا۔	----	ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥
تِس وِچ نامُ ہے اتِ اپارا --	----	ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥
گُر کےَ سبدِ سدا دَرِ سوہے ہئُمےَ مارِ پچھاتا ہے --13--	----	ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥
رتنُ امولکُ اگم اپارا --	----	ਰਤਨੁ ਅਮੋਲਕੁ ਅਗਮ ਅਪਾਰਾ ॥
کیِمتِ[1] کوݨُ کرے وِیچارا -- | [1]قیمتِ۔	----	ਕੀਮਤਿ ਕਵਣੁ ਕਰੇ ਵੇਚਾਰਾ ॥
گُر کےَ سبدے توِل تولاۓ انترِ سبدِ پچھاتا ہے --14--	----	ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥
سِمرِتِ ساسترّ بہُت بِستھارا --	----	ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥
مائِیا موہُ پسرِیا پاسارا --	----	ਮਾਇਆ ਮੋਹੁ ਪਸਰਿਆ ਪਾਸਾਰਾ ॥
مُورکھ پڑھِ سبدُ ن بُوجھہِ گُرمُکھ وِرلے جاتا ہے --15--	----	ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥
آپے کرتا کرے کراۓ --	----	ਆਪੇ ਕਰਤਾ ਕਰੇ ਕਰਾਏ ॥

سچی باڻی سچُ دِرڑاۓ --	----	ਸਚੀ ਬਾਣੀ ਸਚੁ ਦ੍ਰਿੜਾਏ ॥
نانک نامُ ملےَ وڈِیائی جُگِ جُگِ ایکو جاتا ہے --16--9--	----	ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
سو سچُ سیوہُ سِرجڻہارا --	----	ਸੋ ਸਚੁ ਸੇਵਿਹੁ ਸਿਰਜਣਹਾਰਾ ॥
سبدے دُوکھ نِوارڻہارا --	----	ਸਬਦੇ ਦੂਖ ਨਿਵਾਰਣਹਾਰਾ ॥
اگمُ اگوچرُ کیمتِ[1] نہی پائی آپے اگم اتھاہا ہے --1-- | [1]قیمتِ-	----	ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥
آپے سچا سچُ ورتاۓ --	----	ਆਪੇ ਸਚਾ ਸਚੁ ਵਰਤਾਏ ॥
اِکِ جن ساچےَ آپے لاۓ --	----	ਇਕਿ ਜਨ ਸਾਚੈ ਆਪੇ ਲਾਏ ॥
ساچو سیوہِ ساچُ کماوہِ نامے سچِ سماہا ہے --2--	----	ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥
دھرِ بھگتا میلے آپِ مِلاۓ --	----	ਧੁਰਿ ਭਗਤਾ ਮੇਲੇ ਆਪਿ ਮਿਲਾਏ ॥
سچی بھگتی آپے لاۓ --	----	ਸਚੀ ਭਗਤੀ ਆਪੇ ਲਾਏ ॥
ساچی باڻی سدا گُڻ گاوےَ اِس جنمے کا لاہا ہے --3--	----	ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥
گُرمُکھِ ونجُ کرہِ پرُ آپُ پچھاڻہِ --	----	ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥
ایکس بِنُ کو اورُ ن جاڻہِ --	----	ਏਕਸ ਬਿਨੁ ਕੋ ਅਵਰੁ ਨ ਜਾਣਹਿ ॥

سچا ساہُ سچے ونْجارے پُونّجی نامُ وِساہا ہے --4--	----	ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥
آپے ساجے سٌرِسٹِ اُپاۓ --	----	ਆਪੇ ਸਾਜੇ ਸ੍ਰਿਸਟਿ ਉਪਾਏ ॥
وِرلے کءُ گُر سبدُ بُجھاۓ --	----	ਵਿਰਲੇ ਕਉ ਗੁਰ ਸਬਦੁ ਬੁਝਾਏ ॥
ستِگُرُ سیوہِ سے جن ساچے کاٹے جم کا پھاہا ہے --5--	----	ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥
بھنّنَۓ گھڑے سوارے ساجے --	----	ਭੰਨੈ ਘੜੇ ਸਵਾਰੇ ਸਾਜੇ ॥
مائِیا موہِ دُوجےَ جنّت پاجے --	----	ਮਾਇਆ ਮੋਹਿ ਦੂਜੈ ਜੰਤ ਪਾਜੇ ॥
منمُکھ پھِرہِ سدا انّدھُ کماوہِ جم کا جیوڑا گلِ پھاہا ہے --6--	----	ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥
آپے بکھسے[1] گُر سیوا لاۓ -- | [1]بخشے-	----	ਆਪੇ ਬਖਸੇ ਗੁਰ ਸੇਵਾ ਲਾਏ ॥
گُرمتی نامُ منّنِ وساۓ --	----	ਗੁਰਮਤੀ ਨਾਮੁ ਮੰਨਿ ਵਸਾਏ ॥
اندِنُ نامُ دھِیاۓ ساچا اِسُ جگ مہِ نامو لاہا ہے --7--	----	ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥
آپے سچا سچی نائی --	----	ਆਪੇ ਸਚਾ ਸਚੀ ਨਾਈ ॥
گُرمُکھِ دیوےَ منّنِ وسائی --	----	ਗੁਰਮੁਖਿ ਦੇਵੈ ਮੰਨਿ ਵਸਾਈ ॥
جِن منِ وسِیا سے جن سوہہِ تِن سِرِ چُوکا کاہا ہے --8--	----	ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥
اگم اگوچرُ کیمتِ[1] نہی پائی -- | [1]قیمتِ-	----	ਅਗਮ ਅਗੋਚਰੁ ਕੀਮਤਿ ਨਹੀ ਪਾਈ ॥

گُر پرسادی مَنّ وسائی --	----	ਗੁਰ ਪਰਸਾਦੀ ਮੰਨਿ ਵਸਾਈ ॥
سدا سبدِ سالاہی[1] گُنداتا لیکھا کوءِ ن منگّے تاہا ہے --9-- |	----	ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥
[1]سالاحی-		
بّرہما بِسنُ رُدّرُ تِس کی سیوا --	----	ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥
انتُ ن پاوِہ الکھ ابھیوا --	----	ਅੰਤੁ ਨ ਪਾਵਹਿ ਅਲਖ ਅਭੇਵਾ ॥
جِن کءُ ندرِ کرہِ تو اپنْی گُرمُکھِ الکھُ لکھاہا ہے --10--	----	ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥
پُورے ستِگُرِ سوجھی پائی --	----	ਪੂਰੈ ਸਤਿਗੁਰਿ ਸੋਝੀ ਪਾਈ ॥
ایکو نامُ مَنِ وسائی --	Page# [1054]	ਏਕੋ ਨਾਮੁ ਮੰਨਿ ਵਸਾਈ ॥
نامُ جپی تےَ نامُ دھِیائی مہلُ[1] پاءِ گُن گاہا ہے --11-- | [1]محل-	----	ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥
سیوک سیوِہ مَنّ ہُکمُ[1] اپارا -- | [1]حُکم-	----	ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥
منمُکھ ہُکمُ[1] ن جانْہِ سارا -- | [1]حُکم-	----	ਮਨਮੁਖ ਹੁਕਮੁ ਨ ਜਾਣਹਿ ਸਾਰਾ ॥
ہُکمے[1] منّنے ہُکمے[2] وڈِیائی ہُکمے[3] ویپرواہا ہے --12-- | [1]حُکمے- [2]حُکمے- [3]حُکمے-	----	ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥
گُر پرسادی ہُکمُ[1] پچھانےَ -- | [1]حُکم-	----	ਗੁਰ ਪਰਸਾਦੀ ਹੁਕਮੁ ਪਛਾਣੈ ॥
دھاوتُ راکھےَ اِکتُ گھرِ آنےَ --	----	ਧਾਵਤੁ ਰਾਖੈ ਇਕਤੁ ਘਰਿ ਆਣੈ ॥

نامے راتا سدا بَیراگی نامُ رتنُ منِ تاہا ہے --13--	ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥
سبھ جگ مہِ ورتےَ ایکو سوئی --	ਸਭ ਜਗ ਮਹਿ ਵਰਤੈ ਏਕੋ ਸੋਈ ॥
گُر پرسادی پرگٹُ ہوئی --	ਗੁਰ ਪਰਸਾਦੀ ਪਰਗਟੁ ਹੋਈ ॥
سبدُ سلاہہِ[1] سے جن نِرمل نِج گھرِ واسا تاہا ہے --14-- | [1]سلاحہِ-	ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥
سدا بھگت تیری سرݨائی --	ਸਦਾ ਭਗਤ ਤੇਰੀ ਸਰਣਾਈ ॥
اگم اگوچر کِیمتِ[1] نہی پائی -- | [1]قیمتِ-	ਅਗਮ ਅਗੋਚਰ ਕੀਮਤਿ ਨਹੀ ਪਾਈ ॥
جِءُ تُدھُ بھاوےَ تِءُ تُو راکھہِ گُرمُکھِ نامُ دھِیاہا ہے --15--	ਜਿਉ ਤੁਧੁ ਭਾਵੈ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥
سدا سدا تیرے گُݨ گاوا --	ਸਦਾ ਸਦਾ ਤੇਰੇ ਗੁਣ ਗਾਵਾ ॥
سچے ساہِب[1] تیرےَ منِ بھاوا -- | [1]صاحِب-	ਸਚੇ ਸਾਹਿਬ ਤੇਰੈ ਮਨਿ ਭਾਵਾ ॥
نانکُ ساچُ کہےَ بینںّتی سچُ دیوہُ سچِ سماہا ہے --10--1--16--	ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥
مارُو مہلا[1] 3 -- | [1]محلا-	ਮਾਰੂ ਮਹਲਾ ੩ ॥
ستِگُرُ سیونِ سے وڈبھاگی --	ਸਤਿਗੁਰੁ ਸੇਵਨਿ ਸੇ ਵਡਭਾਗੀ ॥
اندِنُ ساچِ نامِ لِو لاگی --	ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥

سدا سُکھداتا روِیا گھٹ انّترِ سبدِ سچےَ اوماہا ہے --1--	----	ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥
ندرِ کرے تا گُرو مِلائے --	----	ਨਦਰਿ ਕਰੇ ਤਾ ਗੁਰੂ ਮਿਲਾਏ ॥
ہرِ کا نامُ منّنِ وسائے --	----	ਹਰਿ ਕਾ ਨਾਮੁ ਮੰਨਿ ਵਸਾਏ ॥
ہرِ منِ وسِیا سدا سُکھداتا سبدے منِ اوماہا ہے --2--	----	ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥
کرِپا کرے تا میلِ مِلائے --	----	ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥
ہئُمےَ ممتا سبدِ جلائے --	----	ਹਉਮੈ ਮਮਤਾ ਸਬਦਿ ਜਲਾਏ ॥
سدا مُکتُ رہےَ اِک رنّگی ناہی کِسےَ نالِ کاہا ہے --3--	----	ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥
بِنُ ستِگُر سیوے گھور انّدھارا --	----	ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥
بِنُ سبدےَ کوءِ ن پاوےَ پارا --	----	ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥
جو سبدِ راتے مہا بیَراگی سو سچُ سبدے لاہا ہے --4--	----	ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥
دُکھُ سُکھُ کرتےَ دھُرِ لِکھِ پائِیا --	----	ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥
دوُجا بھاءُ آپِ ورتائِیا --	----	ਦੂਜਾ ਭਾਉ ਆਪਿ ਵਰਤਾਇਆ ॥
گُرمُکھِ ہووےَ سُ الِپتو ورتےَ منمُکھ کا کِیا ویساہا ہے --5--	----	ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥
سے منمُکھ جو سبدُ ن پچھانھِ --	----	ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥

گُر کے بھےَ کی سار ن جانڑہِ --	----	ਗੁਰ ਕੇ ਭੈ ਕੀ ਸਾਰ ਨ ਜਾਣਹਿ ॥
بھےَ بِنُ کِءُ نِربھءُ سچُ پائیۓَ جمُ کاڈھِ لئیگا ساہا ہے --6--	----	ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥
اپھرِئو جمُ مارِیا ن جائی --	----	ਅਫਰਿਓ ਜਮੁ ਮਾਰਿਆ ਨ ਜਾਈ ॥
گُر کےَ سبدے نیڑِ ن آئی --	----	ਗੁਰ ਕੈ ਸਬਦੇ ਨੇੜਿ ਨ ਆਈ ॥
سبدُ سُنٹے تا دُورہُ بھاگےَ متُ مارے ہرِ جیءُ ویپرواہا ہے --7--	----	ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥
ہرِ جیءُ کی ہےَ سبھ سِرکارا --	----	ਹਰਿ ਜੀਉ ਕੀ ਹੈ ਸਭ ਸਿਰਕਾਰਾ ॥
ایہُ جمُ کِیا کرے وِچارا --	----	ਏਹੁ ਜਮੁ ਕਿਆ ਕਰੇ ਵਿਚਾਰਾ ॥
ہُکمی[1] بنّدا ہُکمُ[2] کماوےَ ہُکمے[3] کڈھدا ساہا ہے --8-- | [1] حُکمی- [2] حُکمُ- [3] حُکمے-	----	ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥
گُرمُکھِ ساچےَ کِیا اکارا --	----	ਗੁਰਮੁਖਿ ਸਾਚੈ ਕੀਆ ਅਕਾਰਾ ॥
گُرمُکھِ پسرِیا سبھُ پاسارا --	----	ਗੁਰਮੁਖਿ ਪਸਰਿਆ ਸਭੁ ਪਾਸਾਰਾ ॥
گُرمُکھِ ہووےَ سو سچُ بُوجھےَ سبدِ سچےَ سُکھُ تاہا ہے --9--	----	ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥
گُرمُکھِ جاتا کرمِ بِدھاتا --	----	ਗੁਰਮੁਖਿ ਜਾਤਾ ਕਰਮਿ ਬਿਧਾਤਾ ॥
جُگ چارے گُر سبدِ پچھاتا --	----	ਜੁਗ ਚਾਰੇ ਗੁਰ ਸਬਦਿ ਪਛਾਤਾ ॥
گُرمُکھِ مرےَ ن جنمےَ گُرمُکھِ گُرمُکھِ سبدِ سماہا ہے --10--	Page# [1055]	ਗੁਰਮੁਖਿ ਮਰੈ 'ਨ' ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥

گُرمُکھِ نامِ سبدِ سالاہے[1] -- | [1]سالاحے-	----	ਗੁਰਮੁਖਿ ਨਾਮਿ ਸਬਦਿ ਸਾਲਾਹੇ ॥
اگم اگوچر وےپرواہے --	----	ਅਗਮ ਅਗੋਚਰ ਵੇਪਰਵਾਹੇ ॥
ایک نامِ جُگ چارِ اُدھارے سبدے نام وِساہا ہے --11--	----	ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥
گُرمُکھِ سانْتِ سدا سُکھُ پائے --	----	ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥
گُرمُکھِ ہِردے نامُ وسائے --	----	ਗੁਰਮੁਖਿ ਹਿਰਦੈ ਨਾਮੁ ਵਸਾਏ ॥
گُرمُکھِ ہووَے سو نامُ بُوجھے کاٹے دُرمتِ پھاہا ہے --12--	----	ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥
گُرمُکھِ اُپجے ساچِ سماوَے --	----	ਗੁਰਮੁਖਿ ਉਪਜੈ ਸਾਚਿ ਸਮਾਵੈ ॥
نا مرِ جنّمے ن جُونی پاوَے --	----	ਨਾ ਮਰਿ ਜੰਮੈ ਨ ਜੂਨੀ ਪਾਵੈ ॥
گُرمُکھِ سدا رہہِ رنّگِ راتے اندِنُ لَیدے لاہا ہے --13--	----	ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥
گُرمُکھِ بھگت سوہہِ دربارے --	----	ਗੁਰਮੁਖਿ ਭਗਤ ਸੋਹਹਿ ਦਰਬਾਰੇ ॥
سچی باݨی سبدِ سوارے --	----	ਸਚੀ ਬਾਣੀ ਸਬਦਿ ਸਵਾਰੇ ॥
اندِنُ گُݨ گاوَے دِنُ راتی سہج سیتی گھرِ جاہا ہے --14--	----	ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥
ستِگُرُ پُورا سبدُ سُݨائے --	----	ਸਤਿਗੁਰੁ ਪੂਰਾ ਸਬਦੁ ਸੁਣਾਏ ॥
اندِنُ بھگتِ کرہُ لِو لائے --	----	ਅਨਦਿਨੁ ਭਗਤਿ ਕਰਹੁ ਲਿਵ ਲਾਏ ॥

ہرِ گُنڑ گاوہِ سد ہی نِرمل نِرمل گُنڑ پاتِساہا[1] ہے ــ15ــ | [1]پاتِشاہا۔	----	ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥
گُنڑ کا داتا سچا سوئی ــ	----	ਗੁਣ ਕਾ ਦਾਤਾ ਸਚਾ ਸੋਈ ॥
گُرمُکھِ وِرلا بُوجھے کوئی ــ	----	ਗੁਰਮੁਖਿ ਵਿਰਲਾ ਬੂਝੈ ਕੋਈ ॥
نانک جنُ نامُ سلاہے بِگسے سو نامُ بیپرواہا ہے ــ16ــ2ــ11ــ	----	ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥
مارُو مہلا[1] 3 ــ | [1]محلا۔	----	ਮਾਰੂ ਮਹਲਾ ੩ ॥
ہرِ جیءُ سیوِہُ اگم اپارا ــ	----	ਹਰਿ ਜੀਉ ਸੇਵਿਹੁ ਅਗਮ ਅਪਾਰਾ ॥
تِس دا انّتُ ن پائیئَ پاراوارا ــ	----	ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥
گُر پرسادِ روِیا گھٹ انّترِ تِتُ گھٹِ متِ اگاہا ہے ــ1ــ	----	ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥
سبھ مہِ ورتےَ ایکو سوئی ــ	----	ਸਭ ਮਹਿ ਵਰਤੈ ਏਕੋ ਸੋਈ ॥
گُر پرسادی پرگٹُ ہوئی ــ	----	ਗੁਰ ਪਰਸਾਦੀ ਪਰਗਟੁ ਹੋਈ ॥
سبھنا پّرِتپال کرے جگجِیونُ دیدا رِجکُ[1] سنّباہا ہے ــ2ــ | [1]رِزق۔	----	ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥
پُورے ستِگُرِ بُوجھِ بُجھائِیا ــ	----	ਪੂਰੈ ਸਤਿਗੁਰਿ ਬੂਝਿ ਬੁਝਾਇਆ ॥
ہُکمے[1] ہی سبھُ جگتُ اُپائِیا ــ | [1]حُکمے۔	----	ਹੁਕਮੇ ਹੀ ਸਭੁ ਜਗਤੁ ਉਪਾਇਆ ॥
ہُکمُ[1] منّنے سوئی سُکھُ پاۓ ہُکمُ[2] سِرِ ساہا پاتِساہا[3] ہے ــ3ــ | [1]حُکمُ۔ [2]حُکمُ۔ [3]پاتِشاہا۔	----	ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥

سچا ستِگُرُ سبدُ اپارا --	----	ਸਚਾ ਸਤਿਗੁਰੁ ਸਬਦੁ ਅਪਾਰਾ ॥
تِس دے سبدِ نِسترے سنّسارا --	----	ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥
آپے کرتا کرِ کرِ وکھے دیدا ساس گِراہا ہے --4--	----	ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥
کوٹِ مدھے کِسہِ بُجھاۓ --	----	ਕੋਟਿ ਮਧੇ ਕਿਸਹਿ ਬੁਝਾਏ ॥
گُر کے سبدِ رتے رنّگُ لاۓ --	----	ਗੁਰ ਕੈ ਸਬਦਿ ਰਤੇ ਰੰਗੁ ਲਾਏ ॥
ہرِ سالاہہِ[1] سدا سُکھداتا ہرِ بکھسے[2] بھگتِ سلاہا ہے --5-- |	----	ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥
[1] سالاحہِ- [2] بخشے-		
ستِگُرُ سیوہِ سے جن ساچے --	----	ਸਤਿਗੁਰੁ ਸੇਵਹਿ ਸੇ ਜਨ ਸਾਚੇ ॥
جو مرِ جنّمہِ کاچنِ کاچے --	----	ਜੋ ਮਰਿ ਜੰਮਹਿ ਕਾਚਨਿ ਕਾਚੇ ॥
اگم اگوچرُ ویپرواہا بھگتِ وچھلُ اتھاہا ہے --6--	----	ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥
ستِگُرُ پُورا ساچُ دّرِڑاۓ --	----	ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥
سچے سبدِ سدا گُنڑ گاۓ --	----	ਸਚੈ ਸਬਦਿ ਸਦਾ ਗੁਣ ਗਾਏ ॥
گُنڈاتا ورتے سبھ انّترِ سِرِ سِرِ لِکھدا ساہا ہے --7--	----	ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
سدا ہدُورِ[1] گُرمُکھِ جاپے -- | [1] حضُورِ-	----	ਸਦਾ ਹਦੂਰਿ ਗੁਰਮੁਖਿ ਜਾਪੈ ॥
سبدے سیوے سو جنُ دھّراپے --	----	ਸਬਦੇ ਸੇਵੈ ਸੋ ਜਨੁ ਧ੍ਰਾਪੈ ॥

اندِنُ سیوہِ سچی بانٖی سبدِ سچےَ اوماہا ہے --8--	----	ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥
اگیانی اندھا بہُ کرم دِرڑاۓ --	----	ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥
منہٹھِ کرم پھِرِ جونی پاۓ --	----	ਮਨਹਠਿ ਕਰਮ ਫਿਰਿ ਜੋਨੀ ਪਾਏ ॥
بِکھیا کارنِ لبُ لوبھُ کماوہِ دُرمتِ کا دوراہا ہے --9--	----	ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
پُورا ستِگُرُ بھگتِ دِرڑاۓ --	Page# [1056]	ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
گُر کےَ سبدِ ہرِ نامِ چِتُ لاۓ --	----	ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
منِ تنِ ہرِ رویا گھٹ انترِ منِ بھینٖےَ بھگتِ سلاہا ہے --10--	----	ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
میرا پ٘ربھُ ساچا اسُر سنگھارنُ --	----	ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
گُر کےَ سبدِ بھگتِ نِستارنُ --	----	ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
میرا پ٘ربھُ ساچا سد ہی ساچا سِرِ ساہا پاتِساہا[1] ہے --11-- | [1]پاتِشاہا-	----	ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
سے بھگت سچے تیرےَ منِ بھاۓ --	----	ਸੇ ਭਗਤ ਸਚੇ ਤੇਰੈ ਮਨਿ ਭਾਏ ॥
درِ کیِرتنُ کرہِ گُر سبدِ سُہاۓ --	----	ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
ساچی بانٖی اندِنُ گاوہِ نِردھن کا نامُ ویساہا ہے --12--	----	ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
جِن آپے میلِ وِچھوڑہِ ناہی --	----	ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥

گُر کے سبدِ سدا سالاہی[1] -- | سالاحی[1]-	----	ਗੁਰ ਕੈ ਸਬਦਿ ਸਦਾ ਸਾਲਾਹੀ ॥
سبھنا سِرِ تُو ایکو ساہِبُ[1] سبدے نامُ سلاہا ہے --13-- | صاحِبُ[1]-	----	ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
بِنُ سبدے تُدھنو کوئی ن جانٹی --	----	ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
تُدھُ آپے کتھی اکتھ کہانٹی --	----	ਤੁਧੁ ਆਪੇ ਕਥੀ ਅਕਥ ਕਹਾਣੀ ॥
آپے سبدُ سدا گُرُ داتا ہرِ نامُ جپِ سنّباہا ہے --14--	----	ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
تُو آپے کرتا سِرجنٹہارا --	----	ਤੂ ਆਪੇ ਕਰਤਾ ਸਿਰਜਣਹਾਰਾ ॥
تیرا لِکھیا کوءِ ن میٹنٹہارا --	----	ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
گُرمُکھِ نامُ دیوہِ تُو آپے سہسا گنٹت ن تاہا ہے --15--	----	ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
بھگت سچے تیرے دروارے --	----	ਭਗਤ ਸਚੇ ਤੇਰੈ ਦਰਵਾਰੇ ॥
سبدے سیون بھاءِ پیارے --	----	ਸਬਦੇ ਸੇਵਨਿ ਭਾਇ ਪਿਆਰੇ ॥
نانک نامِ رتے بیَراگی نامے کارجُ سوہا ہے --12--3--16--	----	ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
میرے پرّبھِ ساچے اِکُ کھیلُ رچائِیا --	----	ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
کوءِ ن کِس ہی جیہا اُپائِیا --	----	ਕੋਇ ਨ ਕਿਸ ਹੀ ਜੇਹਾ ਉਪਾਇਆ ॥

آپے پھرکُ کرے ویکھِ وِگسےَ سبھِ رس دیہی ماہا ہے --1--	----	ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
واجےَ پئُڑ تےَ آپ وجاۓ --	----	ਵਾਜੈ ਪਉਣੁ ਤੈ ਆਪਿ ਵਜਾਏ ॥
سِو سکتی دیہی مہِ پاۓ --	----	ਸਿਵ ਸਕਤੀ ਦੇਹੀ ਮਹਿ ਪਾਏ ॥
گُر پرسادی اُلٹی ہووےَ گِیان رتنُ سبدُ تاہا ہے --2--	----	ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
انّدھیرا چانڑُ آپے کِیا --	----	ਅੰਧੇਰਾ ਚਾਨਣੁ ਆਪੇ ਕੀਆ ॥
ایکو ورتےَ اورُ ن بِییا --	----	ਏਕੋ ਵਰਤੈ ਅਵਰੁ ਨ ਬੀਆ ॥
گُر پرسادی آپُ پچھاڑےَ کملُ بِگسےَ بُدھِ تاہا ہے --3--	----	ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
اپڑی گہڑ گتِ آپے جاڑےَ --	----	ਅਪਣੀ ਗਹਣ ਗਤਿ ਆਪੇ ਜਾਣੈ ॥
ہورُ لوکُ سُڑِ سُڑِ آکھِ وکھاڑےَ --	----	ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
گِیانی ہووےَ سُ گُرمُکھِ بُوجھےَ ساچی سِپھتِ[1] سلاہا ہے --4--	----	ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
دیہی انّدرِ وستُ اپارا --	----	ਦੇਹੀ ਅੰਦਰਿ ਵਸਤੁ ਅਪਾਰਾ ॥
آپے کپٹ کھُلاوڑہارا --	----	ਆਪੇ ਕਪਟ ਖੁਲਾਵਣਹਾਰਾ ॥
گُرمُکھِ سہجے انمّرِتُ پِیوےَ ترِّسنا اگنِ بُجھاہا ہے --5--	----	ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
سبھِ رس دیہی انّدرِ پاۓ --	----	ਸਭਿ ਰਸ ਦੇਹੀ ਅੰਦਰਿ ਪਾਏ ॥

[1] صِفتِ-

وِرلے کٔ ءُ گُرُ سبدُ بُجھاۓ -۔	----	ਵਿਰਲੇ ਕਉ ਗੁਰੁ ਸਬਦੁ ਬੁਝਾਏ ॥
انّدرُ کھوجے سبدُ سالاہے[1] باہرِ کاہے جاہا ہے --6-- | [1]سالاحے-	----	ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
وِنُڑ چاکھے سادُ کسےَ ن آئِیا -۔	----	ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
گُر کےَ سبدِ انّمرِتُ پِیائِیا -۔	----	ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
انّمرِتُ پی امرا پدُ ہوۓ گُر کےَ سبدِ رسُ تاہا ہے --7--	----	ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
آپُ پچھانڑےَ سو سبھِ گُنڑ جانڑےَ -۔	----	ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
گُر کےَ سبدِ ہرِ نامُ وکھانڑےَ -۔	----	ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥
اندِنُ نامِ رتا دِنُ راتی مائِیا موہُ چُکاہا ہے --8--	Page# [1057]	ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥
گُر سیوا تے سبھُ کِچھُ پاۓ -۔	----	ਗੁਰ ਸੇਵਾ ਤੇ ਸਭੁ ਕਿਛੁ ਪਾਏ ॥
ہئُمےَ میرا آپُ گواۓ -۔	----	ਹਉਮੈ ਮੇਰਾ ਆਪੁ ਗਵਾਏ ॥
آپے کرِّپا کرے سُکھداتا گُر کےَ سبدے سوہا ہے --9--	----	ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥
گُر کا سبدُ انّمرِت ہےَ بانڑی -۔	----	ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
اندِنُ ہرِ کا نامُ وکھانڑی -۔	----	ਅਨਦਿਨੁ ਹਰਿ ਕਾ ਨਾਮੁ ਵਖਾਣੀ ॥

ہرِ ہرِ سچا وسےَ گھٹ انّترِ سو گھٹُ نِرملُ تاہا ہے --10--	----	ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥
سیوک سیوہِ سبدِ سلاہہِ[1] -- | [1]سلاحِہِ	----	ਸੇਵਕ ਸੇਵਹਿ ਸਬਦਿ ਸਲਾਹਹਿ ॥
سدا رنّگِ راتے ہرِ گُنٹ گاوہِ --	----	ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥
آپے بکھسے[1] سبدِ مِلاۓ پرمل واسُ منِ تاہا ہے --11-- | [1]بخشے	----	ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥
سبدے اکتھُ کتھے سالاہے[1] -- | [1]سالاحے	----	ਸਬਦੇ ਅਕਥੁ ਕਥੇ ਸਾਲਾਹੇ ॥
میرے پ٘ربھ ساچے ویپرواہے --	----	ਮੇਰੇ ਪ੍ਰਭ ਸਾਚੇ ਵੇਪਰਵਾਹੇ ॥
آپے گُنداتا سبدِ مِلاۓ سبدے کا رسُ تاہا ہے --12--	----	ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥
منمُکھ بھُولا ٹھؤُر ن پاۓ --	----	ਮਨਮੁਖੁ ਭੂਲਾ ਠਉਰ ਨ ਪਾਏ ॥
جو دھُرِ لِکھِیا سُ کرم کماۓ --	----	ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥
بِکھِیا راتے بِکھِیا کھوجےَ مرِ جنمےَ دُکھُ تاہا ہے --13--	----	ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥
آپے آپِ سالاہے[1] -- | [1]سالاحے	----	ਆਪੇ ਆਪਿ ਆਪਿ ਸਾਲਾਹੇ ॥
تیرے گُنٹ پ٘ربھ تُجھ ہی ماہے --	----	ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥
تُو آپِ سچا تیری بانٹی سچی آپے الکھُ اتھاہا ہے --14--	----	ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥
بِنُ گُر داتے کوءِ ن پاۓ --	----	ਬਿਨੁ ਗੁਰ ਦਾਤੇ ਕੋਇ ਨ ਪਾਏ ॥

لکھ کوٹی جے کرم کمائے --	----	ਲਖ ਕੋਟੀ ਜੇ ਕਰਮ ਕਮਾਏ ॥
گُر کِرپا تے گھٹ انترِ وسِیا سبدے سچّ سالاہا ہے --15--	----	ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥
سے جن ملے دھُرِ آپ مِلائے --	----	ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥
ساچی بانْی سبدِ سُہائے --	----	ਸਾਚੀ ਬਾਣੀ ਸਬਦਿ ਸੁਹਾਏ ॥
نانک جنُ گُنْ گاوےَ نِت ساچے گُنْ گاوہ گُنْی سماہا ہے --13--4--16--	----	ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
نِہچلُ ایکُ سدا سچّ سوئی --	----	ਨਿਹਚਲੁ ਏਕੁ ਸਦਾ ਸਚੁ ਸੋਈ ॥
پُورے گُر تے سوجھی ہوئی --	----	ਪੂਰੇ ਗੁਰ ਤੇ ਸੋਝੀ ਹੋਈ ॥
ہرِ رس بھِینے سدا دھِیائِن گُرمتِ سِیلُ سنّاہا ہے --1--	----	ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥
اندرِ رنّگُ سدا سچِیارا --	----	ਅੰਦਰਿ ਰੰਗੁ ਸਦਾ ਸਚਿਆਰਾ ॥
گُر کےَ سبدِ ہرِ نامِ پیارا --	----	ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥
نءُ نِدھِ نامُ وسِیا گھٹ انترِ چھوڈِیا مائِیا کا لاہا ہے --2--	----	ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥
رئیئتِ[1] راجے دُرمتِ دوئی -- | رعیئتِ[1]-	----	ਰਈਅਤਿ ਰਾਜੇ ਦੁਰਮਤਿ ਦੋਈ ॥
بِنُ ستِگُر سیوے ایکُ ن ہوئی --	----	ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥

ایکُ دھیائِنِ سدا سُکھُ پائِنِ نِہچلُ راجُ تِناہا ہے --3--	----	ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥
آونُ جاݨا رکھےَ ن کوئی --	----	ਆਵਣੁ ਜਾਣਾ ਰਖੈ ਨ ਕੋਈ ॥
جنّمݨُ مرݨُ تِسےَ تے ہوئی --	----	ਜੰਮਣੁ ਮਰਣੁ ਤਿਸੈ ਤੇ ਹੋਈ ॥
گُرمُکھِ ساچا سدا دھیاوہُ گتِ مُکتِ تِسےَ تے پاہا ہے --4--	----	ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥
سچُ سنّجمُ ستِگُرو دُیارے --	----	ਸਚੁ ਸੰਜਮੁ ਸਤਿਗੁਰੂ ਦੁਆਰੈ ॥
ہئُمےَ کرودھُ سبدِ نِوارے --	----	ਹਉਮੈ ਕ੍ਰੋਧੁ ਸਬਦਿ ਨਿਵਾਰੈ ॥
ستِگُرُ سیوِ سدا سُکھُ پائیئےَ سیِلُ سنّتوکھُ سبھُ تاہا ہے --5--	----	ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥
ہئُمےَ موہُ اُپجےَ سنّسارا --	----	ਹਉਮੈ ਮੋਹੁ ਉਪਜੈ ਸੰਸਾਰਾ ॥
سبھُ جگُ بِنسےَ نامُ وِسارا --	----	ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥
بِنُ ستِگُر سیوے نامُ ن پائیئےَ نامُ سچا جگِ لاہا ہے --6--	----	ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥
سچا امرُ سبدِ سُہائِیا --	----	ਸਚਾ ਅਮਰੁ ਸਬਦਿ ਸੁਹਾਇਆ ॥
پنّچ سبد مِلِ واجا وائِیا --	----	ਪੰਚ ਸਬਦ ਮਿਲਿ ਵਾਜਾ ਵਾਇਆ ॥
سدا کارجُ سچِ نامِ سُہیلا بِنُ سبدے کارجُ کیہا ہے --7--	----	ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥
کھِن مہِ ہسےَ کھِن مہِ رووے --	Page# [1058]	ਖਿਨ ਮਹਿ ਹਸੈ ਖਿਨ ਮਹਿ ਰੋਵੈ ॥

دُوجی دُرمتِ کارجُ ن ہووے --	----	ਦੂਜੀ ਦੁਰਮਤਿ ਕਾਰਜੁ ਨ ਹੋਵੈ ॥
سنّجوگُ وِجوگُ کرتےَ لِکھِ پاۓ کِرتُ ن چلےَ چلاہا ہے --8--	----	ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥
جِیون مُکتِ گُر سبدُ کماۓ --	----	ਜੀਵਨ ਮੁਕਤਿ ਗੁਰ ਸਬਦੁ ਕਮਾਏ ॥
ہرِ سِءُ سد ہی رہےَ سماۓ --	----	ਹਰਿ ਸਿਉ ਸਦ ਹੀ ਰਹੈ ਸਮਾਏ ॥
گُر کِرپا تے ملےَ وڈِیائی ہئُمےَ روگُ ن تاہا ہے --9--	----	ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥
رس کس کھاۓ پِنّڈُ ودھاۓ --	----	ਰਸ ਕਸ ਖਾਏ ਪਿੰਡੁ ਵਧਾਏ ॥
بھیکھ کرےَ گُر سبدُ ن کماۓ --	----	ਭੇਖ ਕਰੈ ਗੁਰ ਸਬਦੁ ਨ ਕਮਾਏ ॥
انّترِ روگُ مہا دُکھُ بھاری بِسٹا ماہِ سماہا ہے --10--	----	ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥
بید پڑہِ پڑِ بادُ وکھانِہ --	----	ਬੇਦ ਪੜਹਿ ਪੜਿ ਬਾਦੁ ਵਖਾਣਹਿ ॥
گھٹ مہِ برہمُ تِسُ سبدِ ن پچھانِہ --	----	ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥
گُرمُکھِ ہووے سُ تتُ بِلووے رسنا ہرِ رسُ تاہا ہے --11--	----	ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥
گھرِ وتھُ چھوڈِہِ باہرِ دھاوہِ --	----	ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥
منمُکھ انّدھے سادُ ن پاوہِ --	----	ਮਨਮੁਖ ਅੰਧੇ ਸਾਦੁ ਨ ਪਾਵਹਿ ॥
ان رس راتی رسنا پھیکی بولے ہرِ رسُ مُولِ ن تاہا ہے --12--	----	ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥

منمکھ دیہی بھرمُ بھتارو --	----	ਮਨਮੁਖ ਦੇਹੀ ਭਰਮੁ ਭਤਾਰੋ ॥
دُرمتِ مرے نِت ہوءِ کھُیارو[1] -- | [1]خُیارو-	----	ਦੁਰਮਤਿ ਮਰੈ ਨਿਤ ਹੋਇ ਖੁਆਰੋ ॥
کامِ کرودھِ منُ دُوجے لائیا سُپنے سُکھُ ن تاہا ہے --13--	----	ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥
کنچن دیہی سبدُ بھتارو --	----	ਕੰਚਨ ਦੇਹੀ ਸਬਦੁ ਭਤਾਰੋ ॥
اندِنُ بھوگ بھوگے ہرِ سِءُ پیارو --	----	ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥
مہلا[1] اندرِ گیر[2] مہلُ[3] پائے بھاݨا بُجھِ سماہا ہے --14-- | [1]محلا- [2]غیر- [3]محلُ-	----	ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥
آپے دیوے دیوݨہارا --	----	ਆਪੇ ਦੇਵੈ ਦੇਵਣਹਾਰਾ ॥
تِسُ آگے نہی کِسے کا چارا --	----	ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥
آپے بخشے[1] سبدِ مِلائے تِس دا سبدُ اتھاہا ہے --15-- | [1]بخشے-	----	ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥
جیءُ پِنڈُ سبھُ ہے تِسُ کیرا --	----	ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥
سچا ساہِبُ[1] ٹھاکُرُ میرا -- | [1]صاحِب-	----	ਸਚਾ ਸਾਹਿਬੁ ਠਾਕੁਰੁ ਮੇਰਾ ॥
نانک گُربانی ہرِ پائیا ہرِ جپُ جاپِ سماہا ہے --14--5--16--	----	ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
گُرمُکھِ نادِ بید بیچارُ --	----	ਗੁਰਮੁਖਿ ਨਾਦ ਬੇਦ ਬੀਚਾਰੁ ॥

گُرمُکھِ گِیانُ دھِیانُ آپارُ --	----	ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
گُرمُکھِ کار کرے پ٘ربھ بھاوے گُرمُکھِ پُورا پائِدا --1--	----	ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥
گُرمُکھِ منُوآ اُلٹِ پراوے --	----	ਗੁਰਮੁਖਿ ਮਨੂਆ ਉਲਟਿ ਪਰਾਵੈ ॥
گُرمُکھِ بانٔی نادُ وجاوے --	----	ਗੁਰਮੁਖਿ ਬਾਣੀ ਨਾਦੁ ਵਜਾਵੈ ॥
گُرمُکھِ سچِ رتے بَیراگی نِج گھرِ واسا پائِدا --2--	----	ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥
گُر کی ساکھی انّم٘رِت بھاکھی --	----	ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥
سچے سبدے سچُ سُبھاکھی --	----	ਸਚੈ ਸਬਦੇ ਸਚੁ ਸੁਭਾਖੀ ॥
سدا سچِ رنّگِ راتا منُ میرا سچے سچِ سمائِدا --3--	----	ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥
گُرمُکھِ منُ نِرملُ ست سرِ ناوے --	----	ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥
مَیلُ ن لاگے سچِ سماوے --	----	ਮੈਲੁ ਨ ਲਾਗੈ ਸਚਿ ਸਮਾਵੈ ॥
سچو سچُ کماوے سد ہی سچی بھگتِ دڑ٘ڑائِدا --4--	----	ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥
گُرمُکھِ سچُ بَینٔی گُرمُکھِ سچُ نَینٔی --	----	ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥
گُرمُکھِ سچُ کماوے کرنٔی --	----	ਗੁਰਮੁਖਿ ਸਚੁ ਕਮਾਵੈ ਕਰਣੀ ॥
سد ہی سچُ کہے دِنُ راتی اورا سچُ کہائِدا --5--	----	ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥

گرمُکھِ سچی اُوتم بانٖی --	----	ਗੁਰਮੁਖਿ ਸਚੀ ਊਤਮ ਬਾਣੀ ॥
گرمُکھِ سچو سچُ وکھانٖی --	----	ਗੁਰਮੁਖਿ ਸਚੋ ਸਚੁ ਵਖਾਣੀ ॥
گرمُکھِ سد سیوِہ سچو سچا گرمُکھِ سبدُ سُنٖائِدا --6--	----	ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥
گرمُکھِ ہووے َسُ سوجھی پائے --	----	ਗੁਰਮੁਖਿ ਹੋਵੈ ਸੁ ਸੋਝੀ ਪਾਏ ॥
ہئُمےَ مائِیا بھرمُ گوائے --	Page# [1059]	ਹਉਮੈ ਮਾਇਆ ਭਰਮੁ ਗਵਾਏ ॥
گر کی پئُڑی اُوتم اُوچی درِ سچے َہرِ گُنٖ گائِدا --7--	----	ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥
گرمُکھِ سچُ سنّجمُ کرنٖی سارُ --	----	ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
گرمُکھِ پائے موکھ دُیارُ --	----	ਗੁਰਮੁਖਿ ਪਾਏ ਮੋਖ ਦੁਆਰੁ ॥
بھاءِ بھگتِ سدا رنّگِ راتا آپُ گواءِ سمائِدا --8--	----	ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥
گرمُکھِ ہووے َمنُ کھوجِ سُنٖائے --	----	ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
سچے َنامِ سدا لِو لائے --	----	ਸਚੈ ਨਾਮਿ ਸਦਾ ਲਿਵ ਲਾਏ ॥
جو تِسُ بھاوے َسوئی کرسی جو سچے منِ بھائِدا --9--	----	ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥
جا تِسُ بھاوے َستِگُرُو مِلائے --	----	ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥
جا تِسُ بھاوے َتا منّنِ وسائے --	----	ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥

آپنڑےَ بھانڑےَ سدا رنّگِ راتا بھانڑےَ منّنِ وسائِدا --10--	----	ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥
منہٹھِ کرم کرے سو چھیجےَ --	----	ਮਨਹਠਿ ਕਰਮ ਕਰੇ ਸੋ ਛੀਜੈ ॥
بہُتے بھیکھ کرے نہی بھیجےَ --	----	ਬਹੁਤੇ ਭੇਖ ਕਰੇ ਨਹੀ ਭੀਜੈ ॥
بِکھیا راتے دُکھُ کماوہِ دُکھے دُکھِ سمائِدا --11--	----	ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥
گُرمُکھِ ہووےَ سُ سُکھُ کمائے --	----	ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥
مرنڑ جِیونڑ کی سوجھی پائے --	----	ਮਰਣ ਜੀਵਣ ਕੀ ਸੋਝੀ ਪਾਏ ॥
مرنڑُ جِیونڑُ جو سم کرِ جانڑےَ سو میرے پرّبھ بھائِدا --12--	----	ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥
گُرمُکھِ مرہِ سُ ہہِ پروانڑُ --	----	ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥
آونڑ جانڑا سبدُ پچھانڑُ --	----	ਆਵਣ ਜਾਣਾ ਸਬਦੁ ਪਛਾਣੁ ॥
مرےَ ن جنّمےَ نا دُکھُ پائے من ہی منہِ سمائِدا --13--	----	ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥
سے وڈبھاگی جِنی ستِگُرُ پائِیا --	----	ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥
ہئُمےَ وِچہُ موہُ چُکائِیا --	----	ਹਉਮੈ ਵਿਚਹੁ ਮੋਹੁ ਚੁਕਾਇਆ ॥
منُ نِرملُ پھِرِ مَیلُ ن لاگےَ دِرِ سچےَ سوبھا پائِدا --14--	----	ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥
آپے کرے کرائے آپے --	----	ਆਪੇ ਕਰੇ ਕਰਾਏ ਆਪੇ ॥

آپے ویکھے تھاپ اُتھاپے ۔۔	----	ਆਪੇ ਵੇਖੈ ਥਾਪਿ ਉਥਾਪੇ ॥
گُرمُکھِ سیوا میرے پرّبھ بھاوے سچُ سُݨ لکھےَ پائِدا ۔۔15۔۔	----	ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥
گُرمُکھِ سچو سچُ کماوے ۔۔	----	ਗੁਰਮੁਖਿ ਸਚੋ ਸਚੁ ਕਮਾਵੈ ॥
گُرمُکھِ نِرملُ مَیلُ ن لاوے ۔۔	----	ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥
نانک نامِ رتے وِیچاری نامے نامِ سمائِدا ۔۔16۔۔1۔۔15۔۔	----	ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥
مارُو مہلا[1] 3 ۔۔ | محلا[1]	----	ਮਾਰੂ ਮਹਲਾ ੩ ॥
آپے سرِسٹِ ہُکمِ[1] سبھ ساجی ۔۔ | حُکمِ[1]	----	ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥
آپے تھاپ اُتھاپ نِواجی ۔۔	----	ਆਪੇ ਥਾਪਿ ਉਥਾਪਿ ਨਿਵਾਜੀ ॥
آپےنِیاءُ کرے سبھُ ساچا ساچے ساچ مِلائِدا ۔۔1۔۔	----	ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥
کائِیا کوٹُ ہے آکارا ۔۔	----	ਕਾਇਆ ਕੋਟੁ ਹੈ ਆਕਾਰਾ ॥
مائِیا موہُ پسرِیا پاسارا ۔۔	----	ਮਾਇਆ ਮੋਹੁ ਪਸਰਿਆ ਪਾਸਾਰਾ ॥
بِنُ سبدے بھسمے کی ڈھیری کھیہُو کھیہ رلائِدا ۔۔2۔۔	----	ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥
کائِیا کنّچن کوٹُ اپارا ۔۔	----	ਕਾਇਆ ਕੰਚਨ ਕੋਟੁ ਅਪਾਰਾ ॥
جِسُ وِچ روِیا سبدُ اپارا ۔۔	----	ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥

گُرمُکھِ گاوےَ سدا گُنڑ ساچے مِلِ پرِیتم سُکھُ پائِدا --3--	----	ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥
کائِیا ہرِ منّدرُ ہرِ آپِ سوارے --	----	ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥
تِسُ وِچِ ہرِ جیءُ وسےَ مُرارے --	----	ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥
گُر کےَ سبدِ ونّجنِ واپاری ندری آپِ مِلائِدا --4--	----	ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥
سو سُوچا جِ کرودھُ نِوارے --	----	ਸੋ ਸੂਚਾ ਜਿ ਕਰੋਧੁ ਨਿਵਾਰੇ ॥
سبدے بُوجھےَ آپُ سوارے --	----	ਸਬਦੇ ਬੂਝੈ ਆਪੁ ਸਵਾਰੇ ॥
آپے کرے کرائے کرتا آپے منّنِ وسائِدا --5--	----	ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥
نِرمل بھگتِ ہےَ نِرالی --	----	ਨਿਰਮਲ ਭਗਤਿ ਹੈ ਨਿਰਾਲੀ ॥
منُ تنُ دھووہِ سبدِ وِیچاری --	----	ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥
اندِنُ سدا رہےَ رنّگِ راتا کرِ کِرپا بھگتِ کرائِدا --6--	----	ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥
اِسُ من منّدر مہِ منُوا دھاوےَ --	Page# [1060]	ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥
سُکھُ پلرِ تیاگِ مہا دُکھُ پاوےَ --	----	ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥
بِنُ ستِگُر بھیٹے ٹھئُر ن پاوےَ آپے کھیلُ کرائِدا --7--	----	ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥
آپِ اپرنّپرُ آپِ وِیچاری --	----	ਆਪਿ ਅਪਰੰਪਰੁ ਆਪਿ ਵੀਚਾਰੀ ॥

آپے میلے کرݨی ساری --	----	ਆਪੇ ਮੇਲੇ ਕਰਣੀ ਸਾਰੀ ॥
کِیا کو کار کرے ویچارا آپے بکھسِ[1] مِلائِدا --8-- | 1بخشِ-	----	ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥
آپے ستِگُرُ میلے پُورا --	----	ਆਪੇ ਸਤਿਗੁਰੁ ਮੇਲੇ ਪੂਰਾ ॥
سچےَ سبدِ مہابل سُورا --	----	ਸਚੈ ਸਬਦਿ ਮਹਾਬਲ ਸੂਰਾ ॥
آپے میلے دے وڈِیائی سچے سِءُ چِتُ لائِدا --9--	----	ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥
گھر ہی اندّرِ ساچا سوئی --	----	ਘਰ ਹੀ ਅੰਦਰਿ ਸਾਚਾ ਸੋਈ ॥
گُرمُکھِ وِرلا بُوجھےَ کوئی --	----	ਗੁਰਮੁਖਿ ਵਿਰਲਾ ਬੂਝੈ ਕੋਈ ॥
نامُ نِدھانُ وسِیا گھٹ انّترِ رسنا نامُ دھِیائِدا --10--	----	ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥
دِسنّترُ بھوےَ انّترُ نہی بھالے --	----	ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥
مائِیا موہِ بدھا جمکالے --	----	ਮਾਇਆ ਮੋਹਿ ਬਧਾ ਜਮਕਾਲੇ ॥
جم کی پھاسی کبہُو ن تُوٹےَ دُوجےَ بھاءِ بھرمائِدا --11--	----	ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥
جپُ تپُ سنّجمُ ہورُ کوئی ناہی --	----	ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥
جب لگُ گُر کا سبدُ ن کماہی --	----	ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥
گُر کےَ سبدِ مِلیا سچُ پائِیا سچے سچِ سمائِدا --12--	----	ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥

کام کرودھُ سبل سنّسارا ۔۔	----	ਕਾਮ ਕਰੋਧੁ ਸਬਲ ਸੰਸਾਰਾ ॥
بہُ کرم کماوہِ سبھُ دُکھ کا پسارا ۔۔	----	ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥
ستِگُرُ سیوہِ سے سُکھُ پاوہِ سچےَ سبدِ مِلائِدا ۔۔13۔۔	----	ਸਤਿਗੁਰੁ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥
پئُݨُ پاݨی ہےَ بیَسنّترُ ۔۔	----	ਪਉਣੁ ਪਾਣੀ ਹੈ ਬੈਸੰਤਰੁ ॥
مائِیا موہُ ورتےَ سبھ انّترِ ۔۔	----	ਮਾਇਆ ਮੋਹੁ ਵਰਤੈ ਸਭ ਅੰਤਰਿ ॥
جِنِ کیِتے جا تِسےَ پچھاݨہِ مائِیا موہُ چُکائِدا ۔۔14۔۔	----	ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥
اِکِ مائِیا موہِ گربِ وِیاپے ۔۔	----	ਇਕਿ ਮਾਇਆ ਮੋਹਿ ਗਰਬਿ ਵਿਆਪੇ ॥
ہئُمےَ ہوءِ رہے ہےَ آپے ۔۔	----	ਹਉਮੈ ਹੋਇ ਰਹੇ ਹੈ ਆਪੇ ॥
جمکالےَ کی کھبرِ[1] ن پائی انّتِ گئِیا پچھُتائِدا ۔۔15۔۔ | خبرِ[1]	----	ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥
جِنِ اُپاۓ سو بِدھِ جاݨےَ ۔۔	----	ਜਿਨਿ ਉਪਾਏ ਸੋ ਬਿਧਿ ਜਾਣੈ ॥
گُرمُکھِ دیوےَ سبدُ پچھاݨےَ ۔۔	----	ਗੁਰਮੁਖਿ ਦੇਵੈ ਸਬਦੁ ਪਛਾਣੈ ॥
نانک داسُ کہےَ بینّتی سچِ نامِ چِتُ لائِدا ۔۔16۔۔2۔۔16۔۔	----	ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥
مارُو مہلا[1] 3 ۔۔ | محلا[1]	----	ਮਾਰੂ ਮਹਲਾ ੩ ॥
آدِ جُگادِ دئِیاپتِ داتا ۔۔	----	ਆਦਿ ਜੁਗਾਦਿ ਦਇਆਪਤਿ ਦਾਤਾ ॥
پوُرے گُر کےَ سبدِ پچھاتا ۔۔	----	ਪੂਰੇ ਗੁਰ ਕੈ ਸਬਦਿ ਪਛਾਤਾ ॥

تُدھنو سیوہِ سے تُجھہِ سماوہِ تُو آپے میلِ مِلائِدا --1--	----	ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥
اگم اگوچرُ کیمتِ[1] نہی پائی -- | [1]قیمتِ-	----	ਅਗਮ ਅਗੋਚਰੁ ਕੀਮਤਿ ਨਹੀ ਪਾਈ ॥
جیء جنّت تیری سرݨائی --	----	ਜੀਅ ਜੰਤ ਤੇਰੀ ਸਰਣਾਈ ॥
جِءُ تُدھُ بھاوے تِوے چلاوہِ تُو آپے مارگِ پائِدا --2--	----	ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥
ہے بھی ساچا ہوسی سوئی --	----	ਹੈ ਭੀ ਸਾਚਾ ਹੋਸੀ ਸੋਈ ॥
آپے ساجے اورُ ن کوئی --	----	ਆਪੇ ਸਾਜੇ ਅਵਰੁ ਨ ਕੋਈ ॥
سبھنا سار کرے سُکھداتا آپے رِجکُ[1] پہُچائِدا --3-- | [1]رِزقُ-	----	ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥
اگم اگوچرُ الکھ اپارا --	----	ਅਗਮ ਅਗੋਚਰੁ ਅਲਖ ਅਪਾਰਾ ॥
کوءِ ن جاݨے تیرا پروارا --	----	ਕੋਇ ਨ ਜਾਣੈ ਤੇਰਾ ਪਰਵਾਰਾ ॥
آپݨا آپُ پچھاݨہِ آپے گُرمتی آپِ بُجھائِدا --4--	----	ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥
پاتال پُرییا لوء آکارا --	----	ਪਾਤਾਲ ਪੁਰੀਆ ਲੋਅ ਆਕਾਰਾ ॥
تِسُ وِچِ ورتے ہُکمُ[1] کرارا -- | [1]حُکمُ-	----	ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥
ہُکمے[1] ساجے ہُکمے[2] ڈھاہے ہُکمے[3] میلِ مِلائِدا --5-- | [1]حُکمے- [2]حُکمے- [3]حُکمے-	Page# [1061]	ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥

ہُکمے[1] بُوجھے سُ ہُکمُ[2] سلاہے -- | [1] حُکمے- [2] حُکمُ-	----	ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥
اگم اگوچر ویپرواہے --	----	ਅਗਮ ਅਗੋਚਰ ਵੇਪਰਵਾਹੇ ॥
جیہی متِ دیہِ سو ہووے تُو آپے سبدِ بُجھائِدا --6--	----	ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥
اندِنُ آرجا چھِجدی جائے --	----	ਅਨਦਿਨੁ ਆਰਜਾ ਛਿਜਦੀ ਜਾਏ ॥
رَینْ دِنسُ دُءِ ساکھی آئے --	----	ਰੈਣਿ ਦਿਨਸੁ ਦੁਇ ਸਾਖੀ ਆਏ ॥
منمُکھُ انّدھُ ن چیتَے مُوڑا سِر اُوپرِ کالُ رُویائِدا --7--	----	ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥
منُ تنُ سِیتلُ گُر چرݨی لاگا --	----	ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥
انّترِ بھرمُ گِئیا بھءُ بھاگا --	----	ਅੰਤਰਿ ਭਰਮੁ ਗਇਆ ਭਉ ਭਾਗਾ ॥
سدا انّندُ سچے گُݨ گاوہِ سچُ باݨی بولائِدا --8--	----	ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥
جِنِ تُو جاتا کرم بِدھاتا --	----	ਜਿਨਿ ਤੂ ਜਾਤਾ ਕਰਮ ਬਿਧਾਤਾ ॥
پُورَے بھاگِ گُر سبدِ پچھاتا --	----	ਪੂਰੈ ਭਾਗਿ ਗੁਰ ਸਬਦਿ ਪਛਾਤਾ ॥
جتِ پتِ سچُ سچا سچُ سوئی ہئُمَے مارِ مِلائِدا --9--	----	ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥
منُ کٹھورُ دُوجَے بھاءِ لاگا --	----	ਮਨੁ ਕਠੋਰੁ ਦੂਜੈ ਭਾਇ ਲਾਗਾ ॥
بھرمے بھُولا پھِرَے ابھاگا --	----	ਭਰਮੇ ਭੂਲਾ ਫਿਰੈ ਅਭਾਗਾ ॥

کرم ہووےَ تا ستِگرُ سیوے سہجے ہی سُکھُ پائِدا --10--	----	ਕਰਮ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥
لکھ چئُراسِیہ آپ اُپاےٗ --	----	ਲਖ ਚਉਰਾਸੀਹ ਆਪਿ ਉਪਾਏ ॥
مانس جنمِ گُر بھگتِ دِڑّراےٗ --	----	ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥
بِنُ بھگتی بِسٹا وِچِ واسا بِسٹا وِچِ پھِرِ پائِدا --11--	----	ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥
کرمُ ہووےَ گُرُ بھگتِ دِڑّراےٗ --	----	ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥
وِنُڑ کرما کِءُ پائِیا جاےٗ --	----	ਵਿਣੁ ਕਰਮਾ ਕਿਉ ਪਾਇਆ ਜਾਏ ॥
آپے کرے کراےٗ کرتا جِءُ بھاوےَ تِوےَ چلائِدا --12--	----	ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥
سِمرِتِ ساست انّتُ ن جاݨےَ --	----	ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥
مُورکھُ انّدھا تتُ ن پچھاݨےَ --	----	ਮੂਰਖੁ ਅੰਧਾ ਤਤੁ ਨ ਪਛਾਣੈ ॥
آپے کرے کراےٗ کرتا آپے بھرمِ بھُلائِدا --13--	----	ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥
سبھُ کِچھُ آپے آپِ کراےٗ --	----	ਸਭੁ ਕਿਛੁ ਆਪੇ ਆਪਿ ਕਰਾਏ ॥
آپے سِرِ سِرِ دھنّدھےَ لاےٗ --	----	ਆਪੇ ਸਿਰਿ ਸਿਰਿ ਧੰਧੈ ਲਾਏ ॥
آپے تھاپِ اُتھاپے ویکھےَ گُرمُکھِ آپِ بُجھائِدا --14--	----	ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥
سچا ساہِبُ[1] گہِر گنّبھِیرا -- | [1] صاحِبُ-	----	ਸਚਾ ਸਾਹਿਬੁ ਗਹਿਰ ਗੰਭੀਰਾ ॥

سدا سلاہی[1] تا منُ دھِیرا ــ ـ | [1]سلاحی۔	----	ਸਦਾ ਸਲਾਹੀ ਤਾ ਮਨੁ ਧੀਰਾ ॥
اگم اگوچرُ کیمتِ[1] نہی پائی گُرمُکھِ منّنِ وسائِدا ــ ـ15ــ ـ | [1]قیمتِ۔	----	ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥
آپ نِرالمُ ہور دھنّدھےَ لوئی ــ ـ	----	ਆਪਿ ਨਿਰਾਲਮੁ ਹੋਰ ਧੰਧੈ ਲੋਈ ॥
گُر پرسادی بُوجھےَ کوئی ــ ـ	----	ਗੁਰ ਪਰਸਾਦੀ ਬੂਝੈ ਕੋਈ ॥
نانک نامُ وسےَ گھٹ انّترِ گُرمتی میلِ مِلائِدا ــ ـ16ــ ـ3ــ ـ17ــ ـ	----	ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥
مارُو مہلا[1] 3 ــ ـ | [1]محلا۔	----	ਮਾਰੂ ਮਹਲਾ ੩ ॥
جُگ چھتِیہ کِیئو گُبارا[1] ــ ـ | [1]غُبارا۔	----	ਜੁਗ ਛਤੀਹ ਕੀਓ ਗੁਬਾਰਾ ॥
تُو آپے جانٔہِ سِرجنْہارا ــ ـ	----	ਤੂ ਆਪੇ ਜਾਣਹਿ ਸਿਰਜਣਹਾਰਾ ॥
ہور کِیا کو کہےَ کِ آکھِ وکھانٔےَ تُو آپے کِیمتِ[1] پائِدا ــ ـ1ــ ـ | [1]قیمتِ۔	----	ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥
اوئنّکارِ سبھ سّرِسٹِ اُپائی ــ ـ	----	ਓਅੰਕਾਰਿ ਸਭ ਸ੍ਰਿਸਟਿ ਉਪਾਈ ॥
سبھُ کھیلُ تماسا[1] تیری وڈِیائی ــ ـ | [1]تماشا۔	----	ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥
آپے ویک کرے سبھِ ساچا آپے بھنّنِ گھڑائِدا ــ ـ2ــ ـ	----	ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥
باجیگرِ[1] اِک باجی[2] پائی ــ ـ | [1]بازِیگرِ۔ [2]بازی۔	----	ਬਾਜੀਗਰਿ ਇਕ ਬਾਜੀ ਪਾਈ ॥
پُورے گُر تے ندری آئی ــ ـ	----	ਪੂਰੇ ਗੁਰ ਤੇ ਨਦਰੀ ਆਈ ॥

سدا اِلپتُ رہےَ گُر سبدی ساچے سِءُ چِتُ لائِدا ۔۔3۔۔	----	ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥
باجہِ باجے دھُنِ آکارا ۔۔	----	ਬਾਜਹਿ ਬਾਜੇ ਧੁਨਿ ਆਕਾਰਾ ॥
آپِ وجاۓ وجاوݨہارا ۔۔	----	ਆਪਿ ਵਜਾਏ ਵਜਾਵਣਹਾਰਾ ॥
گھٹِ گھٹِ پئُݨُ وہےَ اِک رنّگی مِلِ پوݨےَ سبھ وجائِدا ۔۔4۔۔	----	ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥
کرتا کرے سُ نِہچءُ ہووےَ ۔۔	----	ਕਰਤਾ ਕਰੇ ਸੁ ਨਿਹਚਉ ਹੋਵੈ ॥
گُر کےَ سبدے ہئُمےَ کھووےَ ۔۔	Page# [1062]	ਗੁਰ ਕੈ ਸਬਦੇ ਹਉਮੈ ਖੋਵੈ ॥
گُر پرسادی کِسےَ دے وڈِیائی نامو نامُ دھِیائِدا ۔۔5۔۔	----	ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥
گُر سیوے جیوڈُ ہورُ لاہا ناہی ۔۔	----	ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥
نامُ منّنِ وسےَ نامو سالاہی[1] ۔۔ | [1]سالاحی۔	----	ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥
نامو نامُ سدا سُکھداتا نامو لاہا پائِدا ۔۔6۔۔	----	ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥
بِنُ ناوےَ سبھ دُکھُ سنّسارا ۔۔	----	ਬਿਨੁ ਨਾਵੈ ਸਭ ਦੁਖੁ ਸੰਸਾਰਾ ॥
بہُ کرم کماوہِ ودھہِ وِکارا ۔۔	----	ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥
نامُ ن سیوہِ کِءُ سُکھُ پائیئےَ بِنُ ناوےَ دُکھُ پائِدا ۔۔7۔۔	----	ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥
آپِ کرے تےَ آپِ کراۓ ۔۔	----	ਆਪਿ ਕਰੇ ਤੈ ਆਪਿ ਕਰਾਏ ॥

گُر پرسادی کِسےَ بُجھائے --	----	ਗੁਰ ਪਰਸਾਦੀ ਕਿਸੈ ਬੁਝਾਏ ॥
گُرمُکھِ ہووہِ سے بنّدھن توڑہِ مُکتی کےَ گھرِ پائِدا --8--	----	ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥
گنّت گنّےَ سو جلےَ سنّسارا --	----	ਗਣਤ ਗਣੈ ਸੋ ਜਲੈ ਸੰਸਾਰਾ ॥
سہسا مُولِ ن چُکےَ وِکارا --	----	ਸਹਸਾ ਮੂਲਿ ਨ ਚੁਕੈ ਵਿਕਾਰਾ ॥
گُرمُکھِ ہووےَ سُ گنّت چُکائے سچے سچِ سمائِدا --9--	----	ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥
جے سچُ دےءِ ت پائے کوئی --	----	ਜੇ ਸਚੁ ਦੇਇ ਤ ਪਾਏ ਕੋਈ ॥
گُر پرسادی پرگٹُ ہوئی --	----	ਗੁਰ ਪਰਸਾਦੀ ਪਰਗਟੁ ਹੋਈ ॥
سچُ نامُ سالاہے[1] رنّگِ راتا گُر کِرپا تے سُکھُ پائِدا --10-- |	----	ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥

[1]سالاحے-

جپُ تپُ سنّجمُ نامُ پِیارا --	----	ਜਪੁ ਤਪੁ ਸੰਜਮੁ ਨਾਮੁ ਪਿਆਰਾ ॥
کِلوِکھ کاٹے کاٹنّہارا --	----	ਕਿਲਵਿਖ ਕਾਟੇ ਕਾਟਣਹਾਰਾ ॥
ہرِ کےَ نامِ تنُ منُ سِیتلُ ہویا سہجے سہجِ سمائِدا --11--	----	ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥
انّترِ لوبھُ منِ مَیلےَ ملُ لائے --	----	ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥
مَیلے کرم کرے دُکھُ پائے --	----	ਮੈਲੇ ਕਰਮ ਕਰੇ ਦੁਖੁ ਪਾਏ ॥

کُوڑو کُوڑ کرے واپارا کُوڑ بولِ دُکھُ پائِدا --12--	----	ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥
نِرمل بانْی کو منّنِ وساۓ --	----	ਨਿਰਮਲ ਬਾਣੀ ਕੋ ਮੰਨਿ ਵਸਾਏ ॥
گُر پرسادی سہسا جاۓ --	----	ਗੁਰ ਪਰਸਾਦੀ ਸਹਸਾ ਜਾਏ ॥
گُر کےَ بھانْےَ چلےَ دِنُ راتی نامُ چیتِ سُکھُ پائِدا --13--	----	ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥
آپِ سِرنّدا سچا سوئی --	----	ਆਪਿ ਸਿਰੰਦਾ ਸਚਾ ਸੋਈ ॥
آپِ اُپاءِ کھپاۓ سوئی --	----	ਆਪਿ ਉਪਾਇ ਖਪਾਏ ਸੋਈ ॥
گُرمُکھِ ہووےَ سُ سدا سلاہے مِلِ ساچے سُکھُ پائِدا --14--	----	ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥
انیک جتن کرے اِنّدری وسِ ن ہوئی --	----	ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥
کامِ کرودھِ جلےَ سبھُ کوئی --	----	ਕਾਮਿ ਕਰੋਧਿ ਜਲੈ ਸਭੁ ਕੋਈ ॥
ستِگُر سیوے منُ وسِ آوےَ من مارے منہِ سمائِدا --15--	----	ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥
میرا تیرا تُدھُ آپے کِیا --	----	ਮੇਰਾ ਤੇਰਾ ਤੁਧੁ ਆਪੇ ਕੀਆ ॥
سبھِ تیرے جنّت تیرے سبھِ جِیا --	----	ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥
نانک نامُ سمالِ سدا تُو گُرمتی منّنِ وسائِدا --16--4--18--	----	ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥

ہرِ جیءُ داتا اگم اتھاہا ـ ـ	----	ਹਰਿ ਜੀਉ ਦਾਤਾ ਅਗਮ ਅਥਾਹਾ ॥
اوسُ تِلُ ن تماءِ[1] ویپرواہا ـ ـ | [1]طماعِ ـ	----	ਓਸੁ ਤਿਲੁ ਨ ਤਮਾਇ ਵੇਪਰਵਾਹਾ ॥
تِس نوُ اپڑِ ن سکےَ کوئی آپے میلِ مِلائِدا ـ ـ 1 ـ ـ	----	ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥
جوُ کِچھُ کرےَ سُ نِہچءُ ہوئی ـ ـ	----	ਜੋ ਕਿਛੁ ਕਰੈ ਸੁ ਨਿਹਚਉ ਹੋਈ ॥
تِسُ بِنُ داتا اورُ ن کوئی ـ ـ	----	ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥
جِس نوُ نام دانُ کرے سوُ پاۓ گُر سبدی میلائِدا ـ ـ 2 ـ ـ	----	ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥
چئُدہ بھوݨ تیرے ہٹنالے ـ ـ	----	ਚਉਦਹ ਭਵਣ ਤੇਰੇ ਹਟਨਾਲੇ ॥
ستِگرِ دِکھاۓ انّترِ نالے ـ ـ	----	ਸਤਿਗੁਰਿ ਦਿਖਾਏ ਅੰਤਰਿ ਨਾਲੇ ॥
ناوےَ کا واپاری ہووےَ گُر سبدی کوُ پائِدا ـ ـ 3 ـ ـ	----	ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥
ستِگرِ سیوِۓَ سہج انّدا ـ ـ	----	ਸਤਿਗੁਰਿ ਸੇਵਿਐ ਸਹਜ ਅਨੰਦਾ ॥
ہِردےَ آءِ وُٹھا گوِنّدا ـ ـ	Page# [1063]	ਹਿਰਦੈ ਆਇ ਵੁਠਾ ਗੋਵਿੰਦਾ ॥
سہجے بھگتِ کرے دِنُ راتی آپے بھگتِ کرائِدا ـ ـ 4 ـ ـ	----	ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥
ستِگر تے وِچھُڑے تِنی دُکھُ پائِیا ـ ـ	----	ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥
اندِنُ مارِیئہِ دُکھُ سبائِیا ـ ـ	----	ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥

متھے کالے مہلُ[1] ن پاوہِ دُکھ ہی وِچ دُکھُ پائِدا ــ5ــ ‎|‎ [1]محلُ-	----	ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥
سِتگُرُ سیوہِ سے وڈبھاگی ــ	----	ਸਤਿਗੁਰੁ ਸੇਵਹਿ ਸੇ ਵਡਭਾਗੀ ॥
سہج بھاءِ سچی لِو لاگی ــ	----	ਸਹਜ ਭਾਇ ਸਚੀ ਲਿਵ ਲਾਗੀ ॥
سچو سچُ کماوہِ سد ہی سچےَ میل مِلائِدا ــ6ــ	----	ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥
جِس نو سچا دےءِ سُ پاۓ ــ	----	ਜਿਸ ਨੋ ਸਚਾ ਦੇਇ ਸੁ ਪਾਏ ॥
انّترِ ساچُ بھرمُ چُکاۓ ــ	----	ਅੰਤਰਿ ਸਾਚੁ ਭਰਮੁ ਚੁਕਾਏ ॥
سچُ سچےَ کا آپے داتا جِسُ دیوےَ سو سچُ پائِدا ــ7ــ	----	ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥
آپے کرتا سبھنا کا سوئی ــ	----	ਆਪੇ ਕਰਤਾ ਸਭਨਾ ਕਾ ਸੋਈ ॥
جِس نو آپِ بُجھاۓ بُوجھےَ کوئی ــ	----	ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥
آپے بکھسے[1] دے وڈِیائی آپے میل مِلائِدا ــ8ــ ‎|‎ [1]بخشے-	----	ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥
ہئُمےَ کرِدیا جنمُ گوائِیا ــ	----	ਹਉਮੈ ਕਰਦਿਆ ਜਨਮੁ ਗਵਾਇਆ ॥
آگےَ موہُ ن چُوکےَ مائِیا ــ	----	ਆਗੈ ਮੋਹੁ ਨ ਚੂਕੈ ਮਾਇਆ ॥
اگےَ جمکالُ لیکھا لیوےَ جِءُ تِل گھانِْی پِیڑائِدا ــ9ــ	----	ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥
پُورےَ بھاگِ گُر سیوا ہوئی ــ	----	ਪੂਰੈ ਭਾਗਿ ਗੁਰ ਸੇਵਾ ਹੋਈ ॥

نذرِ کرے تا سیوے کوئی ـ ـ	----	ਨਦਰਿ ਕਰੇ ਤਾ ਸੇਵੇ ਕੋਈ ॥
جمکالُ تِسُ نیڑِن آوے مہلِ[1] سچے سُکھُ پائِدا ـ ـ10ـ ـ | [1]محلِ-	----	ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥
تِن سُکھُ پائِیا جو تُدھُ بھائے ـ ـ	----	ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥
پُورے بھاگِ گُر سیوا لائے ـ ـ	----	ਪੂਰੈ ਭਾਗਿ ਗੁਰ ਸੇਵਾ ਲਾਏ ॥
تیرے ہتھِ ہے سبھ وڈِیائی جِسُ دیوہِ سو پائِدا ـ ـ11ـ ـ	----	ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥
انّدرِ پرگاسُ گُرو تے پائے ـ ـ	----	ਅੰਦਰਿ ਪਰਗਾਸੁ ਗੁਰੂ ਤੇ ਪਾਏ ॥
نامُ پدارتھُ منِّ وسائے ـ ـ	----	ਨਾਮੁ ਪਦਾਰਥੁ ਮੰਨਿ ਵਸਾਏ ॥
گِیان رتنُ سدا گھٹِ چانݨُ اگِیان انّدھیرُ گوائِدا ـ ـ12ـ ـ	----	ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥
اگِیانی انّدھے دُوجے لاگے ـ ـ	----	ਅਗਿਆਨੀ ਅੰਧੇ ਦੂਜੈ ਲਾਗੇ ॥
بِنُ پاݨی ڈُبِ مُوئے ابھاگے ـ ـ	----	ਬਿਨੁ ਪਾਣੀ ਡੁਬਿ ਮੁਏ ਅਭਾਗੇ ॥
چلدِیا گھرُ درُ ندرِ ن آوے جم درِ بادھا دُکھُ پائِدا ـ ـ13ـ ـ	----	ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥
بِنُ ستِگُر سیوے مُکتِ ن ہوئی ـ ـ	----	ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
گِیانی دھِیانی پُوچھہُ کوئی ـ ـ	----	ਗਿਆਨੀ ਧਿਆਨੀ ਪੂਛਹੁ ਕੋਈ ॥
ستِگُرُ سیوے تِسُ ملے وڈِیائی درِ سچے سوبھا پائِدا ـ ـ14ـ ـ	----	ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥

ستگُر نو سیوے تِس آپ مِلائے --	----	ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥
ممتا کاٹِ سچِ لِو لائے --	----	ਮਮਤਾ ਕਾਟਿ ਸਚਿ ਲਿਵ ਲਾਏ ॥
سدا سچُ ونجِھ واپاری نامو لاہا پائِدا --15--	----	ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥
آپے کرے کرائے کرتا --	----	ਆਪੇ ਕਰੇ ਕਰਾਏ ਕਰਤਾ ॥
سبدِ مرے سوئی جنُ مُکتا --	----	ਸਬਦਿ ਮਰੈ ਸੋਈ ਜਨੁ ਮੁਕਤਾ ॥
نانک نامُ وسے من انترِ نامو نامُ دھیائِدا --16--5--19--	----	ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥
مارُو مہلا[1] 3 -- | محلا[1]-	----	ਮਾਰੂ ਮਹਲਾ ੩ ॥
جو تُدھ کرنا سو کرِ پائیا --	----	ਜੋ ਤੁਧੁ ਕਰਣਾ ਸੋ ਕਰਿ ਪਾਇਆ ॥
بھانے وِچ کو وِرلا آئیا --	----	ਭਾਣੇ ਵਿਚਿ ਕੋ ਵਿਰਲਾ ਆਇਆ ॥
بھاݨا منّنے سو سُکھ پائے بھانے وِچ سُکھ پائِدا --1--	----	ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥
گُرمُکھِ تیرا بھاݨا بھاوے --	----	ਗੁਰਮੁਖਿ ਤੇਰਾ ਭਾਣਾ ਭਾਵੈ ॥
سہجے ہی سُکھ سچُ کماوے --	----	ਸਹਜੇ ਹੀ ਸੁਖੁ ਸਚੁ ਕਮਾਵੈ ॥
بھانے نو لوچے بہتیری آپݨا بھاݨا آپ منائِدا --2--	----	ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥
تیرا بھاݨا منّنے سُ ملے تُدھ آئے --	----	ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥
جِس بھاݨا بھاوے سو تُجھہِ سمائے --	----	ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥

Page# [1064]

ਭਾਣੇ ਵਿਚਿ ਵਡੀ ਵਡਿਆਈ
ਭਾਣਾ ਕਿਸਹਿ ਕਰਾਇਦਾ ॥੩॥

بھانڑے وِچ وڈی وڈِیائی
بھانڑا کِسہِ کرائِدا --3--

ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥
جا تِسُ بھاوےَ تا گُرو مِلاۓ --

ਗੁਰਮੁਖਿ ਨਾਮੁ ਪਦਾਰਥੁ ਪਾਏ ॥
گُرمُکھِ نامُ پدارتھُ پاۓ --

ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ
ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥

تُدھُ آپنڑےَ بھانڑےَ سبھ سّرِسٹِ اُپائی
جِس نو بھانڑا دیہِ تِسُ بھائِدا --4--

ਮਨਮੁਖੁ ਅੰਧੁ ਕਰੇ ਚਤੁਰਾਈ ॥
منمُکھُ انّدھُ کرے چتُرائی --

ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥
بھانڑا ن منّنے بہُتُ دُکھُ پائی --

ਭਰਮੇ ਭੂਲਾ ਆਵੈ ਜਾਏ
ਘਰੁ ਮਹਲੁ ਨ ਕਬਹੂ ਪਾਇਦਾ ॥੫॥

بھرمے بھُولا آوےَ جاۓ
گھرُ مہلُ[1] ن کبھُو پائِدا --5-- | [1]محلُ-

ਸਤਿਗੁਰੁ ਮੇਲੇ ਦੇ ਵਡਿਆਈ ॥
ستِگُرُ میلے دے وڈِیائی --

ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥
ستِگُر کی سیوا دھُرِ پھُرمائی[1] -- | [1]فُرمائِی-

ਸਤਿਗੁਰ ਸੇਵੇ ਤਾ ਨਾਮੁ ਪਾਏ
ਨਾਮੇ ਹੀ ਸੁਖੁ ਪਾਇਦਾ ॥੬॥

ستِگُر سیوے تا نامُ پاۓ
نامے ہی سُکھُ پائِدا --6--

ਸਭ ਨਾਵਹੁ ਉਪਜੈ ਨਾਵਹੁ ਛੀਜੈ ॥
سبھ ناوہُ اُپجےَ ناوہُ چھیجےَ --

ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥
گُر کِرپا تے منُ تنُ بھیجےَ --

ਰਸਨਾ ਨਾਮੁ ਧਿਆਏ ਰਸਿ ਭੀਜੈ
ਰਸ ਹੀ ਤੇ ਰਸੁ ਪਾਇਦਾ ॥੭॥

رسنا نامُ دھِیاۓ رسِ بھیجےَ
رس ہی تے رسُ پائِدا --7--

ਮਹਲੈ ਅੰਦਰਿ ਮਹਲੁ ਕੋ ਪਾਏ ॥
مہلےَ[1] انّدرِ مہلُ[2] کو پاۓ -- | [1]محلےَ- [2]محلُ-

گُرکے سبدِ سچِ چِتُ لائے --	----	ਗੁਰ ਕੈ ਸਬਦਿ ਸਚਿ ਚਿਤੁ ਲਾਏ ॥
جِس نو سچُ دےءِ سوئی سچُ پائے سچے سچِ مِلائِدا --8--	----	ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥
نامُ وِسارِ منِ تنِ دُکھُ پائِیا --	----	ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥
مائِیا موہُ سبھُ روگُ کمائِیا --	----	ਮਾਇਆ ਮੋਹੁ ਸਭੁ ਰੋਗੁ ਕਮਾਇਆ ॥
بِنُ ناوےَ منُ تنُ ہےَ کَسٹی نرکے واسا پائِدا --9--	----	ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥
نامِ رتے تِن نِرمل دیہا --	----	ਨਾਮਿ ਰਤੇ ਤਿਨ ਨਿਰਮਲ ਦੇਹਾ ॥
نِرمل ہنّسا سدا سُکھُ نیہا --	----	ਨਿਰਮਲ ਹੰਸਾ ਸਦਾ ਸੁਖੁ ਨੇਹਾ ॥
نامُ سلاہِ[1] سدا سُکھُ پائِیا نِج گھرِ واسا پائِدا --10-- | [1]سلاحِ-	----	ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥
سبھُ کو ونڄُ کرے واپارا --	----	ਸਭੁ ਕੋ ਵਣਜੁ ਕਰੇ ਵਾਪਾਰਾ ॥
وِݨُ ناوےَ سبھُ توٹا سنّسارا --	----	ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥
ناگو آئِیا ناگو جاسی وِݨُ ناوےَ دُکھُ پائِدا --11--	----	ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥
جِس نو نامُ دےءِ سو پائے --	----	ਜਿਸ ਨੋ ਨਾਮੁ ਦੇਇ ਸੋ ਪਾਏ ॥
گُرکے سبدِ ہرِ منّنِ وسائے --	----	ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥
گُرکِرپا تے نامُ وسِیا گھٹ انّترِ نامو نامُ دھِیائِدا --12--	----	ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥

ناوے نو لوچے جیتی سبھ آئی --	----	ਨਾਵੈ ਨੋ ਲੋਚੈ ਜੇਤੀ ਸਭ ਆਈ ॥
ناءُ تِنا ملے دھُرِ پُربِ کمائی --	----	ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥
جِنی ناءُ پائِیا سے وڈبھاگی گُر کے سبدِ مِلائِدا --13--	----	ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥
کائِیا کوٹُ اتِ اپارا --	----	ਕਾਇਆ ਕੋਟੁ ਅਤਿ ਅਪਾਰਾ ॥
تِسُ وِچ بہِ پّربھُ کرے وِیچارا --	----	ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥
سچا نِیاءُ سچو واپارا نِہچلُ واسا پائِدا --14--	----	ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥
انّتر گھر بنّکے تھانُ سُہائِیا --	----	ਅੰਤਰ ਘਰ ਬੰਕੇ ਥਾਨੁ ਸੁਹਾਇਆ ॥
گُرمُکھِ وِرلے کِنے تھانُ پائِیا --	----	ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥
اِتُ ساتھِ نِبہے سالاہے[1] سچے ہرِ سچا منّنِ وسائِدا --15-- | [1]سالاحے-	----	ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥
میرے کرتے اِک بنّت بنّائی --	----	ਮੇਰੈ ਕਰਤੈ ਇਕ ਬਣਤ ਬਣਾਈ ॥
اِسُ دیہی وِچ سبھ وتھُ پائی --	----	ਇਸੁ ਦੇਹੀ ਵਿਚਿ ਸਭ ਵਥੁ ਪਾਈ ॥
نانک نامُ ونّجہِ رنّگِ راتے گُرمُکھِ کو نامُ پائِدا --16--6--20--	----	ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥
مارُو مہلا[1] 3 -- | [1]محلا-	----	ਮਾਰੂ ਮਹਲਾ ੩ ॥
کائِیا کنّچنُ سبدُ وِیچارا --	----	ਕਾਇਆ ਕੰਚਨੁ ਸਬਦੁ ਵੀਚਾਰਾ ॥

تتھےَ ہرِ وسےَ جِس دا انّتُ ن پاراوارا --	----	ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥
اندِنُ ہرِ سیوِہُ سچی باݨی ہرِ جیءُ سبدِ مِلائِدا --1--	----	ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥
ہرِ چیتہِ تِن بلِہارےَ جاءُ --	----	ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥
گُر کےَ سبدِ تِن میلِ مِلاءُ --	Page# [1065]	ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥
تِن کی دھُورِ لائی مُکھِ مستکِ ستسنّگتِ بہِ گُݨ گائِدا --2--	----	ਤਿਨ ਕੀ ਧੂੜਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥
ہرِ کے گُݨ گاوا جے ہرِ پرّبھ بھاوا --	----	ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥
انّترِ ہرِ نامُ سبدِ سُہاوا --	----	ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥
گُرباݨی چہُ کُنّڈی سُݨیئےَ ساچےَ نامِ سمائِدا --3--	----	ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥
سو جنُ ساچا جِ انّترُ بھالے --	----	ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥
گُر کےَ سبدِ ہرِ ندرِ نِہالے --	----	ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥
گِیان انّجنُ پائے گُر سبدی ندری ندرِ مِلائِدا --4--	----	ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥
وڈےَ بھاگِ اِہُ سریرُ پائِیا --	----	ਵਡੈ ਭਾਗਿ ਇਹੁ ਸਰੀਰੁ ਪਾਇਆ ॥
ماݨس جنمِ سبدِ چِتُ لائِیا --	----	ਮਾਣਸ ਜਨਮਿ ਸਬਦਿ ਚਿਤੁ ਲਾਇਆ ॥

بِنُ سبدے سبھُ انّدھ انّدھیرا گُرمُکھِ کِسہِ بُجھائِدا --5--	----	ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥
اِکِ کِتُ آئے جنمُ گوائے --	----	ਇਕਿ ਕਿਤੁ ਆਏ ਜਨਮੁ ਗਵਾਏ ॥
منمُکھ لاگے دُوجے بھائے --	----	ਮਨਮੁਖ ਲਾਗੇ ਦੂਜੈ ਭਾਏ ॥
ایہ ویلا پھِرِ ہاتھِ ن آوے پگِ کھِسِئے پچھُتائِدا --6--	----	ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥
گُر کے سبدِ پوِتّرُ سرِیرا --	----	ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥
تِسُ وِچِ وسے سچُ گُنٹی گہِیرا --	----	ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥
سچو سچُ ویکھے سبھ تھائی سچُ سُنٹِ منّنِ وسائِدا --7--	----	ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥
ہئُمے گنٹت گُر سبدِ نِوارے --	----	ਹਉਮੈ ਗਣਤ ਗੁਰ ਸਬਦਿ ਨਿਵਾਰੇ ॥
ہرِ جیءُ ہِردے رکھہُ اُر دھارے --	----	ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥
گُر کے سبدِ سدا سالاہے[1] مِلِ ساچے سُکھُ پائِدا --8-- | [1]سالاحے-	----	ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥
سو چیتے جِسُ آپِ چیتائے --	----	ਸੋ ਚੇਤੇ ਜਿਸੁ ਆਪਿ ਚੇਤਾਏ ॥
گُر کے سبدِ وسے منِ آئے --	----	ਗੁਰ ਕੈ ਸਬਦਿ ਵਸੈ ਮਨਿ ਆਏ ॥
آپے ویکھے آپے بُوجھے آپے آپُ سمائِدا --9--	----	ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥
جِنِ من وِچِ وتھُ پائی سوئی جانٹے --	----	ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥

گُر کے سبدے آپُ پچھاݨےَ --	----	ਗੁਰ ਕੈ ਸਬਦੇ ਆਪੁ ਪਛਾਣੈ ॥
آپُ پچھاݨےَ سوئی جنُ نِرملُ باݨی سبدُ سُݨائِدا --10--	----	ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥
ایہ کائِیا پوِتُ ہےَ سرِیرُ --	----	ਏਹ ਕਾਇਆ ਪਵਿਤੁ ਹੈ ਸਰੀਰੁ ॥
گُر سبدی چیتےَ گُݨی گہِیرُ --	----	ਗੁਰ ਸਬਦੀ ਚੇਤੈ ਗੁਣੀ ਗਹੀਰੁ ॥
اندِنُ گُݨ گاوےَ رنگِ راتا گُݨ کہِ گُݨی سمائِدا --11--	----	ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥
ایہُ سرِیرُ سبھ مُولُ ہےَ مائِیا --	----	ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥
دُوجےَ بھاءِ بھرمِ بھُلائِیا --	----	ਦੂਜੈ ਭਾਇ ਭਰਮਿ ਭੁਲਾਇਆ ॥
ہرِ ن چیتےَ سدا دُکھُ پاۓ بِنُ ہرِ چیتے دُکھُ پائِدا --12--	----	ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥
جِ ستِگُرُ سیوے سو پرواݨُ --	----	ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥
کائِیا ہنّسُ نِرملُ درِ سچےَ جاݨُ --	----	ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥
ہرِ سیوے ہرِ منّنِ وساۓ سوہےَ ہرِ گُݨ گائِدا --13--	----	ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥
بِنُ بھاگا گُرُ سیوِیا ن جاءِ --	----	ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥
منمُکھ بھُولے مُۓ بِللاءِ --	----	ਮਨਮੁਖ ਭੂਲੇ ਮੁਏ ਬਿਲਲਾਇ ॥
جِن کءُ ندرِ ہووےَ گُر کیری ہرِ جیءُ آپِ مِلائِدا --14--	----	ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥

کائِیا کوٹُ پکے ہٹنالے ۔۔	----	ਕਾਇਆ ਕੋਟੁ ਪਕੇ ਹਟਨਾਲੇ ॥
گُرمُکھِ لیوےَ وستُ سمالے ۔۔	----	ਗੁਰਮੁਖਿ ਲੇਵੈ ਵਸਤੁ ਸਮਾਲੇ ॥
ہرِ کا نامُ دھِیاءِ دِنُ راتی اُوتم پدوی پائِدا ۔۔15۔۔	----	ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥
آپے سچا ہےَ سُکھداتا ۔۔	----	ਆਪੇ ਸਚਾ ਹੈ ਸੁਖਦਾਤਾ ॥
پُورے گُر کےَ سبدِ پچھاتا ۔۔	----	ਪੂਰੇ ਗੁਰ ਕੈ ਸਬਦਿ ਪਛਾਤਾ ॥
نانکُ نامُ سلاہے ساچا پُورےَ بھاگِ کو پائِدا ۔۔21۔۔7۔۔16۔۔	----	ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥
مارُو مہلا[1] 3 ۔۔ | [1]محلا۔	----	ਮਾਰੂ ਮਹਲਾ ੩ ॥
نِرنّکارِ آکارُ اُپائِیا ۔۔	Page# [1066]	ਨਿਰੰਕਾਰਿ ਆਕਾਰੁ ਉਪਾਇਆ ॥
مائِیا موہُ ہُکمِ[1] بنْائِیا ۔۔ | [1]حُکمِ۔	----	ਮਾਇਆ ਮੋਹੁ ਹੁਕਮਿ ਬਣਾਇਆ ॥
آپے کھیل کرے سبھِ کرتا سُنْ ساچا منّن وسائِدا ۔۔1۔۔	----	ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥
مائِیا مائی ترّےَ گُنْ پرسُوتِ جمائِیا ۔۔	----	ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥
چارے بید برّہمے نو پھُرمائِیا[1] ۔۔ | [1]فُرمائِیا۔	----	ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
ورّہے ماہ وار تھِتی کرِ اِسُ جگ مہِ سوجھی پائِدا ۔۔2۔۔	----	ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥
گُر سیوا تے کرنْی سار ۔۔	----	ਗੁਰ ਸੇਵਾ ਤੇ ਕਰਣੀ ਸਾਰ ॥

رام نامُ راکھہُ اُرِ دھار ـ ـ	----	ਰਾਮ ਨਾਮੁ ਰਾਖਹੁ ਉਰਿ ਧਾਰ ॥
گُربانٔی ورتی جگ انّترِ اِسُ بانٔی تے ہرِ نامُ پائِدا ـ ـ3ـ ـ	----	ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
ویدُ پڑھے اندِنُ واد سمالے ـ ـ	----	ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥
نامُ ن چیتےَ بدھا جمکالے ـ ـ	----	ਨਾਮੁ ਨ ਚੇਤੈ ਬਧਾ ਜਮਕਾਲੇ ॥
دُوجےَ بھاءِ سدا دُکھُ پاۓ ترّےَ گُݨ بھرمِ بھُلائِدا ـ ـ4ـ ـ	----	ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥
گُرمُکھِ ایکسُ سِءُ لِو لاۓ ـ ـ	----	ਗੁਰਮੁਖਿ ਏਕਸੁ ਸਿਉ ਲਿਵ ਲਾਏ ॥
ترِّبدھِ منسا منہِ سماۓ ـ ـ	----	ਤ੍ਰਿਬਿਧਿ ਮਨਸਾ ਮਨਹਿ ਸਮਾਏ ॥
ساچےَ سبدِ سدا ہےَ مُکتا مائِیا موہُ چُکائِدا ـ ـ5ـ ـ	----	ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥
جو دھُرِ راتے سے ہُݨِ راتے ـ ـ	----	ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥
گُر پرسادی سہجے ماتے ـ ـ	----	ਗੁਰ ਪਰਸਾਦੀ ਸਹਜੇ ਮਾਤੇ ॥
ستِگُرُ سیوِ سدا پّربھُ پائِیا آپےَ آپُ مِلائِدا ـ ـ6ـ ـ	----	ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥
مائِیا موہِ بھرمِ ن پاۓ ـ ـ	----	ਮਾਇਆ ਮੋਹਿ ਭਰਮਿ ਨ ਪਾਏ ॥
دُوجےَ بھاءِ لگا دُکھُ پاۓ ـ ـ	----	ਦੂਜੈ ਭਾਇ ਲਗਾ ਦੁਖੁ ਪਾਏ ॥
سُوہا رنّگُ دِن تھوڑے ہووےَ اِسُ جادے بِلم ن لائِدا ـ ـ7ـ ـ	----	ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥

ایہُ منُ بھےَ بھاءِ رنّگاۓ --	----	ਏਹੁ ਮਨੁ ਭੈ ਭਾਇ ਰੰਗਾਏ ॥
اِتُ رنّگِ ساچے ماہِ سماۓ --	----	ਇਤੁ ਰੰਗਿ ਸਾਚੇ ਮਾਹਿ ਸਮਾਏ ॥
پُورے بھاگِ کو اِہُ رنّگُ پاۓ گُرمتی رنّگُ چڑائِدا --8--	----	ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥
منمُکھُ بہُتُ کرے ابھمانُ --	----	ਮਨਮੁਖੁ ਬਹੁਤੁ ਕਰੇ ਅਭਿਮਾਨੁ ॥
درگہ کب ہی ن پاوے مانُ --	----	ਦਰਗਹ ਕਬ ਹੀ ਨ ਪਾਵੈ ਮਾਨੁ ॥
دُوجے لاگے جنمُ گوائِیا بِنُ بُوجھے دُکھُ پائِدا --9--	----	ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥
میرے پربھِ انّدرِ آپُ لُکائِیا --	----	ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
گُر پرسادی ہرِ ملے مِلائِیا --	----	ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥
سچا پربھُ سچا واپارا نامُ امولکُ پائِدا --10--	----	ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥
اِس کائِیا کی کیِمتِ[1] کِنے ن پائی -- |	----	ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥
میرے ٹھاکُرِ اِہ بنّت بنائی --	----	ਮੇਰੈ ਠਾਕੁਰਿ ਇਹ ਬਣਤ ਬਣਾਈ ॥
گُرمُکھِ ہووے سُ کائِیا سودھے آپِہ آپُ مِلائِدا --11--	----	ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥
کائِیا وِچِ توٹا کائِیا وِچِ لاہا --	----	ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥
گُرمُکھِ کھوجے ویپرواہا --	----	ਗੁਰਮੁਖਿ ਖੋਜੇ ਵੇਪਰਵਾਹਾ ॥

[1] قیمت-

گُرمُکھِ ونجّ سدا سُکھُ پاۓ سہجے سہجِ مِلائِدا --12--	----	ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥
سچا مہلُ[1] سچے بھنّڈارا -- | محل[1]-	----	ਸਚਾ ਮਹਲੁ ਸਚੇ ਭੰਡਾਰਾ ॥
آپے دیوے دیونْہارا --	----	ਆਪੇ ਦੇਵੈ ਦੇਵਣਹਾਰਾ ॥
گُرمُکھِ سالاہے[1] سُکھداتے منِ میلے کیمتِ[2] پائِدا --13-- | [1]سالاحے- [2]قیمت-	----	ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥
کائِیا وِچِ وستُ کیمتِ[1] نہی پائی -- | [1]قیمت-	----	ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥
گُرمُکھِ آپے دے وڈِیائی --	----	ਗੁਰਮੁਖਿ ਆਪੇ ਦੇ ਵਡਿਆਈ ॥
جِس دا ہٹُ سوئی وتھُ جانھےَ گُرمُکھِ دےءِ ن پچھوتائِدا --14--	----	ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥
ہرِ جیءُ سبھ مہِ رہِیا سمائی --	----	ਹਰਿ ਜੀਉ ਸਭ ਮਹਿ ਰਹਿਆ ਸਮਾਈ ॥
گُر پرسادی پائِیا جائی --	----	ਗੁਰ ਪਰਸਾਦੀ ਪਾਇਆ ਜਾਈ ॥
آپے میلِ مِلاۓ آپے سبدے سہجِ سمائِدا --15--	----	ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥
آپے سچا سبدِ مِلاۓ --	----	ਆਪੇ ਸਚਾ ਸਬਦਿ ਮਿਲਾਏ ॥
سبدے وِچہُ بھرمُ چُکاۓ --	Page# [1067]	ਸਬਦੇ ਵਿਚਹੁ ਭਰਮੁ ਚੁਕਾਏ ॥
نانک نامِ ملےَ وڈِیائی نامے ہی سُکھُ پائِدا --16--8--22--	----	ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥

مارُو مہلا[1] 3 ــ ــ | [1]محلا ـ	----	ਮਾਰੂ ਮਹਲਾ ੩ ॥
اگم اگوچر ویپرواہے ــ ــ	----	ਅਗਮ ਅਗੋਚਰ ਵੇਪਰਵਾਹੇ ॥
آپے مِہروان اگم اتھاہے ــ ــ	----	ਆਪੇ ਮਿਹਰਵਾਨ ਅਗਮ ਅਥਾਹੇ ॥
اپڑِ کوءِ ن سکےَ تِس نو گُر سبدی میلاِئیا ــ ــ1ــ ــ	----	ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥
تُدھُنو سیوہِ جو تُدھُ بھاوہِ ــ ــ	----	ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥
گُر کےَ سبدے سچِ سماوہِ ــ ــ	----	ਗੁਰ ਕੈ ਸਬਦੇ ਸਚਿ ਸਮਾਵਹਿ ॥
اندِنُ گُنڑ روہِ دِنُ راتی رسنا ہرِ رسُ بھاِئیا ــ ــ2ــ ــ	----	ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥
سبدِ مرِہ سے مرنڑُ سوارہِ ــ ــ	----	ਸਬਦਿ ਮਰਹਿ ਸੇ ਮਰਣੁ ਸਵਾਰਹਿ ॥
ہرِ کے گُنڑ ہِردےَ اُر دھارہِ ــ ــ	----	ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥
جنمُ سپھلُ ہرِ چرنڑی لاگے دُوجا بھاءُ چُکاِئیا ــ ــ3ــ ــ	----	ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥
ہرِ جیءُ میلے آپ مِلاۓ ــ ــ	----	ਹਰਿ ਜੀਉ ਮੇਲੇ ਆਪਿ ਮਿਲਾਏ ॥
گُر کےَ سبدے آپُ گواۓ ــ ــ	----	ਗੁਰ ਕੈ ਸਬਦੇ ਆਪੁ ਗਵਾਏ ॥
اندِنُ سدا ہرِ بھگتی راتے اِسُ جگ مہِ لاہا پاِئیا ــ ــ4ــ ــ	----	ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥
تیرے گُنڑ کہا مےَ کہنڑُ ن جائی ــ ــ	----	ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥
انّتُ ن پارا کِیمتِ[1] نہی پائی ــ ــ | [1]قیمتِ ـ	----	ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥

آپے دئیا کرے سُکھداتا گُن مہِ گُنی سمائیا --5--	----	ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥
اِس جگ مہِ موہُ ہےَ پاسارا --	----	ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥
منمُکھُ اگیانی انّدھُ انّدھارا --	----	ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥
دھنّدھے دھاوتُ جنمُ گوائیا بِنُ ناوے دُکھُ پائیا --6--	----	ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥
کرمُ ہووے تا ستِگُرُ پائے --	----	ਕਰਮੁ ਹੋਵੈ ਤਾ ਸਤਿਗੁਰੁ ਪਾਏ ॥
ہئُمےَ مَیلُ سبدِ جلائے --	----	ਹਉਮੈ ਮੈਲੁ ਸਬਦਿ ਜਲਾਏ ॥
منُ نِرملُ گیانُ رتنُ چانݨُ اگیانُ انّدھیرُ گوائیا --7--	----	ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥
تیرے نام انیک کِیمتِ[1] نہی پائی -- | [1]قیمتِ-	----	ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥
سچُ نامُ ہرِ ہِردے وسائی --	----	ਸਚੁ ਨਾਮੁ ਹਰਿ ਹਿਰਦੈ ਵਸਾਈ ॥
کِیمتِ[1] کئُݨُ کرے پرّبھ تیری توُ آپے سہجِ سمائیا --8-- | [1]قیمتِ-	----	ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥
نامُ اموُلکُ اگم اپارا --	----	ਨਾਮੁ ਅਮੋਲਕੁ ਅਗਮ ਅਪਾਰਾ ॥
نا کو ہویا توُلݨہارا --	----	ਨਾ ਕੋ ਹੋਆ ਤੋਲਣਹਾਰਾ ॥
آپے توُلے توُلِ توُلائے گُر سبدی میلِ توُلائیا --9--	----	ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥
سیوک سیوہِ کرہِ ارداسِ[1] -- | [1]عرداسِ-	----	ਸੇਵਕ ਸੇਵਹਿ ਕਰਹਿ ਅਰਦਾਸਿ ॥

تُو آپے میلِ بہالِ پاسِ --	ਤੂ ਆਪੇ ਮੇਲਿ ਬਹਾਲਹਿ ਪਾਸਿ ॥
سبھنا جِیا کا سُکھداتا پُورے کرمِ دھِیائِیا --10--	ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥
جتُ ستُ سنّجمُ جِ سچُ کماوے --	ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥
اِہُ منُ نِرملُ جِ ہرِ گُنڑ گاوے --	ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥
اِسُ بِکھُ مہِ انّمرِتُ پراپتِ ہووے ہرِ جیءُ میرے بھائِیا --11--	ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥
جِس نو بُجھائے سوئی بُوجھے --	ਜਿਸ ਨੋ ਬੁਝਾਏ ਸੋਈ ਬੂਝੈ ॥
ہرِ گُنڑ گاوے انّدرُ سُوجھے --	ਹਰਿ ਗੁਣ ਗਾਵੈ ਅੰਦਰੁ ਸੂਝੈ ॥
ہئُمے میرا ٹھاکِ رہائے سہجے ہی سچُ پائِیا --12--	ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥
بِنُ کرما ہورِ پھِرے گھنیری --	ਬਿਨੁ ਕਰਮਾ ਹੋਰ ਫਿਰੈ ਘਨੇਰੀ ॥
مرِ مرِ جنّمے چُکے ن پھیری --	ਮਰਿ ਮਰਿ ਜੰਮੈ ਚੁਕੈ ਨ ਫੇਰੀ ॥
بِکھُ کا راتا بِکھُ کماوے سُکھُ ن کبہُو پائِیا --13--	ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥
بہُتے بھیکھ کرے بھیکھدھاری --	ਬਹੁਤੇ ਭੇਖ ਕਰੇ ਭੇਖਧਾਰੀ ॥
بِنُ سبدے ہئُمے کِنے ن ماری --	ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥
جیوتُ مرے تا مُکتِ پائے سچے ناءِ سمائِیا --14--	ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥

اِگیانُ ترِسنا اِسُ تنہِ جلاۓ ـ ـ	----	ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥
تِس دی بُوجھے جِ گُر سبدُ کماۓ ـ ـ	----	ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ ॥
تنُ منُ سِیتلُ کرودھُ نِوارے ہئُمےَ مارِ سمائِیا ـ ـ15ـ ـ	Page# [1068]	ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥
سچا ساہِبُ[1] سچی وڈِیائی ـ ـ | [1]صاحِبُ-	----	ਸਚਾ ਸਾਹਿਬੁ ਸਚੀ ਵਡਿਆਈ ॥
گُر پرسادی وِرلےَ پائی ـ ـ	----	ਗੁਰ ਪਰਸਾਦੀ ਵਿਰਲੈ ਪਾਈ ॥
نانکُ ایک کہےَ بینّتی نامے نامِ سمائِیا ـ ـ16ـ ـ1ـ ـ23ـ ـ	----	ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥
مارُو مہلا[1] 3 ـ ـ | [1]محلا-	----	ਮਾਰੂ ਮਹਲਾ ੩ ॥
ندری بھگتا لَیہُ مِلاۓ ـ ـ	----	ਨਦਰੀ ਭਗਤਾ ਲੈਹੁ ਮਿਲਾਏ ॥
بھگت سلاہنِ[1] سدا لِو لاۓ ـ ـ | [1]سلاحنِ-	----	ਭਗਤ ਸਲਾਹਨਿ ਸਦਾ ਲਿਵ ਲਾਏ ॥
تءُ سرݨائی اُبرہِ کرتے آپے میلِ مِلائِیا ـ ـ1ـ ـ	----	ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥
پُورےَ سبدِ بھگتِ سُہائی ـ ـ	----	ਪੂਰੈ ਸਬਦਿ ਭਗਤਿ ਸੁਹਾਈ ॥
انّترِ سُکھُ تیرےَ منِ بھائی ـ ـ	----	ਅੰਤਰਿ ਸੁਖੁ ਤੇਰੈ ਮਨਿ ਭਾਈ ॥
منُ تنُ سچی بھگتی راتا سچے سِءُ چِتُ لائِیا ـ ـ2ـ ـ	----	ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥
ہئُمےَ وِچِ سد جلےَ سرِیرا ـ ـ	----	ਹਉਮੈ ਵਿਚਿ ਸਦ ਜਲੈ ਸਰੀਰਾ ॥
کرمُ ہووےَ بھیٹے گُرُ پُورا ـ ـ	----	ਕਰਮੁ ਹੋਵੈ ਭੇਟੇ ਗੁਰੁ ਪੂਰਾ ॥

ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥	----	انّترِ اگیانُ سبدِ بُجھائے ستِگُر تے سُکھُ پائِیا --3--
ਮਨਮੁਖੁ ਅੰਧਾ ਅੰਧੁ ਕਮਾਏ ॥	----	منمُکھُ انّدھا انّدھُ کمائے --
ਬਹੁ ਸੰਕਟ ਜੋਨੀ ਭਰਮਾਏ ॥	----	بہُ سنّکٹ جوُنی بھرمائے --
ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥	----	جم کا جیوڑا کدے ن کاٹےَ انّتے بہُ دُکھُ پائِیا --4--
ਆਵਣ ਜਾਣਾ ਸਬਦਿ ਨਿਵਾਰੇ ॥	----	آوݨ جاݨا سبدِ نِوارے --
ਸਚੁ ਨਾਮੁ ਰਖੈ ਉਰ ਧਾਰੇ ॥	----	سچُ نامُ رکھےَ اُر دھارے --
ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥	----	گُر کےَ سبدِ مرےَ منُ مارے ہئُمےَ جاءِ سمائِیا --5--
ਆਵਣ ਜਾਣੈ ਪਰਜ ਵਿਗੋਈ ॥	----	آوݨ جاݨےَ پرج وِگوئی --
ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥	----	بِنُ ستِگُر تھِرُ کوءِ ن ہوئی --
ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥	----	انّترِ جوتِ سبدِ سُکھُ وسِیا جوتی جوتِ مِلائِیا --6--
ਪੰਚ ਦੂਤ ਚਿਤਵਹਿ ਵਿਕਾਰਾ ॥	----	پنّچ دُوت چِتوہِ وِکارا --
ਮਾਇਆ ਮੋਹ ਕਾ ਏਹੁ ਪਸਾਰਾ ॥	----	مائِیا موہ کا ایہُ پسارا --
ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥	----	ستِگُرُ سیوے تا مُکتُ ہووےَ پنّچ دُوت وسِ آئِیا --7--
ਬਾਝੁ ਗੁਰੂ ਹੈ ਮੋਹੁ ਗੁਬਾਰਾ ॥	----	باجھُ گُرُو ہےَ موہُ گُبارا[1] -- | [1]غُبارا-

پھِر پھِر ڈُبے وارو وارا --	----	ਫਿਰਿ ਫਿਰਿ ਡੁਬੈ ਵਾਰੋ ਵਾਰਾ ॥
سِتگُر بھیٹے سچ ڈرِڑائے سچُ نامُ منِ بھائِیا --8--	----	ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥
ساچا دَرُ ساچا دربارا --	----	ਸਾਚਾ ਦਰੁ ਸਾਚਾ ਦਰਬਾਰਾ ॥
سچے سیوہِ سبدِپیارا --	----	ਸਚੇ ਸੇਵਹਿ ਸਬਦਿ ਪਿਆਰਾ ॥
سچی دھُنِ سچے گُنڑ گاوا سچے ماہِ سمائِیا --9--	----	ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥
گھرے اندرِ کو گھرُ پائے --	----	ਘਰੈ ਅੰਦਰਿ ਕੋ ਘਰੁ ਪਾਏ ॥
گُر کے سبدے سہجِ سُبھائے --	----	ਗੁਰ ਕੈ ਸਬਦੇ ਸਹਜਿ ਸੁਭਾਏ ॥
اوتھے سوگُ وِجوگُ ن وِیاپے سہجے سہجِ سمائِیا --10--	----	ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥
دوجے بھاءِ دُسٹا کا واسا --	----	ਦੂਜੈ ਭਾਇ ਦੁਸਟਾ ਕਾ ਵਾਸਾ ॥
بھئُدے پھرہِ بہُ موہ‌پِیاسا --	----	ਭਉਦੇ ਫਿਰਹਿ ਬਹੁ ਮੋਹ ਪਿਆਸਾ ॥
کُسنگتِ بہہِ سدا دُکھُ پاوہِ دُکھو دُکھُ کمائِیا --11--	----	ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥
سِتگُر باجھہُ سنگتِ ن ہوئی --	----	ਸਤਿਗੁਰ ਬਾਝਹੁ ਸੰਗਤਿ ਨ ਹੋਈ ॥
بِنُ سبدے پارُ ن پائے کوئی --	----	ਬਿਨੁ ਸਬਦੇ ਪਾਰੁ ਨ ਪਾਏ ਕੋਈ ॥
سہجے گُنڑ روہِ دِنُ راتی جوتی جوتِ مِلائِیا --12--	----	ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥

کائِیا بِرکھُ پنّکھی وِچِ واسا --	----	ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥
انّمرِتُ چُگہِ گُر سبدِ نِواسا --	----	ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥
اُڈِہ ن مُولے ن آوہِ ن جاہی نِج گھرِ واسا پائِیا --13--	----	ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥
کائِیا سودھہِ سبدُ وِیچارہِ --	----	ਕਾਇਆ ਸੋਧਹਿ ਸਬਦੁ ਵੀਚਾਰਹਿ ॥
موہ ٹھگئُری بھرمُ نِوارہِ --	----	ਮੋਹ ਠਗਉਰੀ ਭਰਮੁ ਨਿਵਾਰਹਿ ॥
آپے کِرپا کرے سُکھداتا آپے میلِ مِلائِیا --14--	----	ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥
سد ہی نیڑے دُورِ ن جانھہُ --	----	ਸਦ ਹੀ ਨੇੜੈ ਦੂਰਿ ਨ ਜਾਣਹੁ ॥
گُر کےَ سبدِ نجیِکِ پچھانھہُ --	Page# [1069]	ਗੁਰ ਕੈ ਸਬਦਿ ਨਜੀਕਿ ਪਛਾਣਹੁ ॥
بِگسےَ کملُ کِرنھِ پرگاسےَ پرگٹُ کرِ دیکھائِیا --15--	----	ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥
آپے کرتا سچا سوئی --	----	ਆਪੇ ਕਰਤਾ ਸਚਾ ਸੋਈ ॥
آپے مارِ جیِوالے اورُ ن کوئی --	----	ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥
نانک نامُ ملےَ وڈِیائی آپُ گواءِ سُکھُ پائِیا --16--2--24--	----	ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥
مارُو سولہے مہلا[1] 4 | محلا[1]	----	ਮਾਰੂ ਸੋਲਹੇ ਮਹਲਾ ੪
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سچا آپِ سوارنھہارا --	----	ਸਚਾ ਆਪਿ ਸਵਾਰਣਹਾਰਾ ॥

اور ن سُوجھِس بیجی کارا --	----	ਅਵਰ ਨ ਸੂਝਸਿ ਬੀਜੀ ਕਾਰਾ ॥
گُرمُکھِ سچُ وسے گھٹ انترِ سہجے سچِ سمائی ہے --1--	----	ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥
سبھنا سچُ وسے من ماہی --	----	ਸਭਨਾ ਸਚੁ ਵਸੈ ਮਨ ਮਾਹੀ ॥
گُر پرسادی سہجِ سماہی --	----	ਗੁਰ ਪਰਸਾਦੀ ਸਹਜਿ ਸਮਾਹੀ ॥
گُرُ گُرُ کرت سدا سُکھُ پائیا گُر چرݨی چِتُ لائی ہے --2--	----	ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥
ستِگُرُ ہے گیانُ ستِگُرُ ہے پُوجا --	----	ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥
ستِگُرُ سیوی اورُ ن دُوجا --	----	ਸਤਿਗੁਰੁ ਸੇਵੀ ਅਵਰੁ ਨ ਦੂਜਾ ॥
ستِگُر تے نامُ رتن دھنُ پائیا ستِگُر کی سیوا بھائی ہے --3--	----	ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥
بِنُ ستِگُر جو دُوجے لاگے --	----	ਬਿਨੁ ਸਤਿਗੁਰ ਜੋ ਦੂਜੈ ਲਾਗੇ ॥
آوہِ جاہِ بھرمِ مرہِ ابھاگے --	----	ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥
نانک تِن کی پھِرِ گت ہووے جِ گُرمُکھِ رہہِ سرݨائی ہے --4--	----	ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥
گُرمُکھِ پریت سدا ہے ساچی --	----	ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥
ستِگُر تے ماگءُ نامُ اجاچی --	----	ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥
ہوہ دئیالُ کرِپا کرِ ہرِ جیءُ رکھِ لیوہُ گُر سرݨائی ہے --5--	----	ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥

انمّرت رس ستگُرو چُیائیا --	----	ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥
دسوے دُیارِ پرگٹُ ہوءِ آئیا --	----	ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥
تہ انہد سبد وجہِ دھُنِ بانٰی سہجے سہجِ سمائی ہے --6--	----	ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥
جِن کءُ کرتے دھُرِ لِکھِ پائی --	----	ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥
اندِنُ گُرُ گُرُ کرت وِہائی --	----	ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥
بِنُ ستگُر کو سیجھےَ ناہی گُر چرنٰی چِتُ لائی ہے --7--	----	ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥
جِسُ بھاوے تِسُ آپے دےءِ --	----	ਜਿਸੁ ਭਾਵੈ ਤਿਸੁ ਆਪੇ ਦੇਇ ॥
گُرمُکھِ نامُ پدارتھُ لےءِ --	----	ਗੁਰਮੁਖਿ ਨਾਮੁ ਪਦਾਰਥੁ ਲੇਇ ॥
آپے کِرپا کرے نامُ دیوےَ نانک نامِ سمائی ہے --8--	----	ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥
گِیان رتنُ منِ پرگٹُ بھئِیا --	----	ਗਿਆਨ ਰਤਨੁ ਮਨਿ ਪਰਗਟੁ ਭਇਆ ॥
نامُ پدارتھُ سہجے لئِیا --	----	ਨਾਮੁ ਪਦਾਰਥੁ ਸਹਜੇ ਲਇਆ ॥
ایہ وڈِیائی گُر تے پائی ستِگُر کءُ سد بلِ جائی ہے --9--	----	ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥
پرگٹِیا سُورُ نِسِ مِٹِیا اندھِیارا --	----	ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥
اگیانُ مِٹِیا گُر رتنِ اپارا --	----	ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥

ستِگُر گیانُ رتنُ اتِ بھاری کرمِ ملےَ سُکھُ پائی ہے --10--	----	ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥
گُرمُکھِ نامُ پّرگٹی ہےَ سوءِ --	----	ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥
چہُ جُگِ نِرملُ ہچھا لوءِ --	----	ਚਹੁ ਜੁਗਿ ਨਿਰਮਲੁ ਹਛਾ ਲੋਇ ॥
نامے نامِ رتے سُکھُ پائِیا نامِ رہِیا لِو لائی ہے --11--	----	ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥
گُرمُکھِ نامُ پراپتِ ہووےَ --	----	ਗੁਰਮੁਖਿ ਨਾਮੁ ਪਰਾਪਤਿ ਹੋਵੈ ॥
سہجے جاگےَ سہجے سووےَ --	----	ਸਹਜੇ ਜਾਗੈ ਸਹਜੇ ਸੋਵੈ ॥
گُرمُکھِ نامِ سماءِ سماوےَ نانکُ نامُ دھِیائی ہے --12--	----	ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥
بھگتا مُکھِ انمّرِت ہےَ بانڑی --	Page# [1070]	ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥
گُرمُکھِ ہرِ نامُ آکھِ وکھانڑی --	----	ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥
ہرِ ہرِ کرت سدا منُ بگسےَ ہرِ چرنڑی منُ لائی ہے --13--	----	ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥
ہم مُورکھ اگیان گیانُ کِچھُ ناہی --	----	ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥
ستِگُر تے سمجھ پڑی من ماہی --	----	ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥
ہوہُ دئِیالُ کّرِپا کرِ ہرِ جیءُ ستِگُر کی سیوا لائی ہے --14--	----	ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥
جِن ستِگُر جاتا تِن ایکُ پچھاتا --	----	ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥

سربے روِ رہِیا سُکھداتا --	----	ਸਰਬੇ ਰਵਿ ਰਹਿਆ ਸੁਖਦਾਤਾ ॥
آتمُ چِینِ پرم پدُ پائِیا سیوا سُرتِ سمائی ہے --15--	----	ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥
جِن کءُ آدِ مِلی وڈِیائی --	----	ਜਿਨ ਕਉ ਆਦਿ ਮਿਲੀ ਵਡਿਆਈ ॥
ستِگُرُ منِ وسِیا لِو لائی --	----	ਸਤਿਗੁਰੁ ਮਨਿ ਵਸਿਆ ਲਿਵ ਲਾਈ ॥
آپِ مِلِیا جگجِیونُ داتا نانک انّکِ سمائی ہے --16--1--	----	ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥
مارُو مہلا[1] 4 -- | محلا[1]-	----	ਮਾਰੂ ਮਹਲਾ ੪ ॥
ہرِ اگم اگوچرُ سدا ابِناسی --	----	ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥
سربے روِ رہِیا گھٹ واسی --	----	ਸਰਬੇ ਰਵਿ ਰਹਿਆ ਘਟ ਵਾਸੀ ॥
تِسُ بِنُ اورُ ن کوئی داتا ہرِ تِسہِ سریوہُ پرٌانْی ہے --1--	----	ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
جا کءُ راکھےَ ہرِ راکھنْہارا --	----	ਜਾ ਕਉ ਰਾਖੈ ਹਰਿ ਰਾਖਣਹਾਰਾ ॥
تا کءُ کوءِ ن ساکِس مارا --	----	ਤਾ ਕਉ ਕੋਇ ਨ ਸਾਕਸਿ ਮਾਰਾ ॥
سو اَیسا ہرِ سیوہُ سنّتہُ جا کی اُوتم بانْی ہے --2--	----	ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥
جا جاپےَ کِچھُ کِتھائُو ناہی --	----	ਜਾ ਜਾਪੈ ਕਿਛੁ ਕਿਥਾਊ ਨਾਹੀ ॥
تا کرتا بھرپُورِ سماہی --	----	ਤਾ ਕਰਤਾ ਭਰਪੂਰਿ ਸਮਾਹੀ ॥

سُوکے تے پھُنِ ہرِیا کِیتوںُ ہرِ دھِیاوہُ چوج وِڈانْی ہے --3--	----	ਸੁਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
جو جِیا کی ویدن جانْئے --	----	ਜੋ ਜੀਆ ਕੀ ਵੇਦਨ ਜਾਣੈ ॥
تِس ساہِب[1] کے ہءُ کُربانْئے[2] -- | [1]صاحِب- [2]قُربانْئے-	----	ਤਿਸੁ ਸਾਹਿਬ ਕੈ ਹਉ ਕੁਰਬਾਣੈ ॥
تِس آگے جن کرِ بینّنتی جو سرب سُکھا کا دانْی ہے --4--	----	ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥
جو جیئے کی سار ن جانْئے --	----	ਜੋ ਜੀਐ ਕੀ ਸਾਰ ਨ ਜਾਣੈ ॥
تِس سِءُ کِچھُ ن کہیِئے اجانْئے --	----	ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥
مُورکھ سِءُ نہ لُوجھُ پرانْی ہرِ جپیِئے پدُ نربانْی ہے --5--	----	ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
نا کرِ چِنت چِنتا ہے کرتے --	----	ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
ہرِ دیوے جلِ تھلِ جنّتا سبھتے --	----	ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
اچِنت دانُ دےءِ پربھُ میرا وِچِ پاتھر کِیٹ پکھانْی ہے --6--	----	ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
نا کرِ آس مِیت سُت بھائی --	----	ਨਾ ਕਰਿ ਆਸ ਮੀਤ ਸੁਤ ਭਾਈ ॥
نا کرِ آس کِسے ساہ بِیُہار کی پرائی --	----	ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥
بِنُ ہرِ ناوے کو بیلی ناہی ہرِ جپیِئے سارنّگپانْی ہے --7--	----	ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥

اندِنُ نامُ جپہُ بنواری --	----	ਅਨਦਿਨੁ ਨਾਮੁ ਜਪਹੁ ਬਨਵਾਰੀ ॥
سبھ آسا منسا پُورے تھاری --	----	ਸਭ ਆਸਾ ਮਨਸਾ ਪੂਰੈ ਥਾਰੀ ॥
جن نانک نامُ جپہُ بھو کھنّڈنُ سُکھِ سہجے رَینڑِ وِہانڑی ہے --8--	----	ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
جِنِ ہرِ سیوِیا تِنِ سُکھُ پائِیا --	----	ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
سہجے ہی ہرِ نامِ سمائِیا --	----	ਸਹਜੇ ਹੀ ਹਰਿ ਨਾਮਿ ਸਮਾਇਆ ॥
جو سرنڑِ پرے تِس کی پتِ راکھے جاءِ پُوچھہُ وید پُرانڑی ہے --9--	----	ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
جِسُ ہرِ سیوا لاۓ سوئی جنُ لاگے --	----	ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥
گُر کے سبدِ بھرم بھءُ بھاگے --	----	ਗੁਰ ਕੈ ਸਬਦਿ ਭਰਮ ਭਉ ਭਾਗੈ ॥
وِچے گرِّہ سدا رہے اُداسی جِءُ کملُ رہے وِچِ پانڑی ہے --10--	----	ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
وِچِ ہئُمے سیوا تھاءِ ن پاۓ --	----	ਵਿਚਿ ਹਉਮੈ ਸੇਵਾ ਥਾਇ ਨ ਪਾਏ ॥
جنمِ مرے پھِرِ آوے جاۓ --	Page# [1071]	ਜਨਮਿ ਮਰੈ ਫਿਰਿ ਆਵੈ ਜਾਏ ॥
سو تپُ پُورا سائی سیوا جو ہرِ میرے منِ بھانڑی ہے --11--	----	ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
ہءُ کِیا گُنڑ تیرے آکھا سُیامی --	----	ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
تُو سرب جِیا کا انتّرجامی --	----	ਤੂ ਸਰਬ ਜੀਆ ਕਾ ਅੰਤਰਜਾਮੀ ॥

ہءُ ماگءُ دانُ تُجھےَ پہِ کرتے ہرِ اندِنُ نامُ وکھانڑی ہے --12--	-----	ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
کِس ہی جورُ[1] اہنّکار بولنڑ کا -- | [1]زورُ-	-----	ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
کِس ہی جورُ[1] دِیبان مائِیا کا -- | [1]زورُ-	-----	ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
مےَ ہرِ بِنُ ٹیک دھر اور ن کائی تُو کرتے راکھُ مےَ نِمانڑی ہے --13--	-----	ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
نِمانڑے مانڑُ کرہِ تُدھُ بھاوےَ --	-----	ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
ہور کیتی جھکھِ جھکھِ آوےَ جاوےَ --	-----	ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
جِن کا پکھُ کرہِ تُو سُیامی تِن کی اُوپرِ گل تُدھُ آنڑی ہے --14--	-----	ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
ہرِ ہرِ نامُ جِنی سدا دھِیائِیا --	-----	ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
تِنی گُر پرسادِ پرم پدُ پائِیا --	-----	ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
جِنِ ہرِ سیوِیا تِنِ سُکھُ پائِیا بِنُ سیوا پچھوتانڑی ہے --15--	-----	ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
تُو سبھ مہِ ورتہِ ہرِ جگنّاتھُ --	-----	ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
سو ہرِ جپےَ جِسُ گُر مستکِ ہاتھُ --	-----	ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
ہرِ کی سرنڑِ پئِیا ہرِ جاپی جنُ نانکُ داسُ دسانڑی ہے --16--2--	-----	ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
مارُو سولہے مہلا[1] 5 | [1]محلا-	-----	ਮਾਰੂ ਸੋਲਹੇ ਮਹਲਾ ੫

੧ੴ ستِگُر پّرسادِ --	----	੧ੴ ਸਤਿਗੁਰ ਪ੍ਰਸਾਦਿ ॥
کلا اُپاءِ دھری جِن دھرݨا --	----	ਕਲਾ ਉਪਾਇ ਧਰੀ ਜਿਨਿ ਧਰਣਾ ॥
گگنُ رہائِیا ہُکمے[1] چرݨا -- | [1]حُکمے-	----	ਗਗਨੁ ਰਹਾਇਆ ਹੁਕਮੇ ਚਰਣਾ ॥
اگنِ اُپاءِ اِیدھن مہِ بادھی سو پّربھُ راکھےَ بھائی ہے --1--	----	ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
جیء جنّت کءُ رِجکُ[1] سنّباہے -- | [1]رِزقُ-	----	ਜੀਅ ਜੰਤ ਕਉ ਰਿਜਕੁ ਸੰਬਾਹੇ ॥
کرݨ کارݨ سمرتھ آپاہے --	----	ਕਰਣ ਕਾਰਣ ਸਮਰਥ ਆਪਾਹੇ ॥
کھِن مہِ تھاپِ اُتھاپنہارا سوئی تیرا سہائی ہے --2--	----	ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
مات گربھ مہِ جِن پّرتِپالیا --	----	ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
ساسِ گّراسِ ہوءِ سنّگِ سمالیا --	----	ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
سدا سدا جپِیئےَ سو پّرِیتمُ وڈی جِسُ وڈِیائی ہے --3--	----	ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
سُلتان[1] کھان[2] کرے کھِن کِیرے -- | [1]سُلطان- [2]خان-	----	ਸੁਲਤਾਨ ਖਾਨ ਕਰੇ ਖਿਨ ਕੀਰੇ ॥
گرِیب[1] نِواجِ کرے پّربھُ مِیرے -- | [1]غرِیب-	----	ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥

گرب نِوارݨ سرب سدھارݨ کِچھ کِیمتِ[1] کہی ن جائی ہے --4--	----	ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
[1]قیمت-		
سوپتونّتا سو دھنونّتا --	----	ਸੋ ਪਤਿਵੰਤਾ ਸੋ ਧਨਵੰਤਾ ॥
جِسُ منِ وسِیا ہرِ بھگونّتا --	----	ਜਿਸੁ ਮਨਿ ਵਸਿਆ ਹਰਿ ਭਗਵੰਤਾ ॥
مات پِتا سُت بنّدھپ بھائی جِنِ اِہ سرِسٹِ اُپائی ہے --5--	----	ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
پّربھ آئے سرݨا بھءُ نہی کرݨا --	----	ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
سادھسنّگتِ نِہچءُ ہے ترݨا --	----	ਸਾਧਸੰਗਤਿ ਨਿਹਚਉ ਹੈ ਤਰਣਾ ॥
من بچ کرم ارادھے کرتا تِسُ ناہی کدے سجائی[1] ہے --6--	----	ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
[1]سزائی-		
گُݨ نِدھان من تن مہِ روِیا --	----	ਗੁਣ ਨਿਧਾਨ ਮਨ ਤਨ ਮਹਿ ਰਵਿਆ ॥
جنم مرݨ کی جونِ ن بھوِیا --	----	ਜਨਮ ਮਰਣ ਕੀ ਜੋਨਿ ਨ ਭਵਿਆ ॥
دُوکھ بِناس کِیا سُکھِ ڈیرا جا ترِپتِ رہے آگھائی ہے --7--	----	ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
مِیتُ ہمارا سوئی سُیامی --	----	ਮੀਤੁ ਹਮਾਰਾ ਸੋਈ ਸੁਆਮੀ ॥
تھان تھننّترِ انّترجامی --	----	ਥਾਨ ਥਨੰਤਰਿ ਅੰਤਰਜਾਮੀ ॥
سِمرِ سِمرِ پُورن پریسُر چِنّتا گنّت مِٹائی ہے --8--	Page# [1072]	ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥

ہرِ کا نامُ کوٹِ لکھ باہا --	----	ਹਰਿ ਕਾ ਨਾਮੁ ਕੋਟਿ ਲਖ ਬਾਹਾ ॥
ہرِ جسُ کیِرتنُ سنّگِ دھنُ تاہا --	----	ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥
گیِان کھڑگُ کرِ کِرپا دِینا دُوت مارے کرِ دھائی ہے --9--	----	ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥
ہرِ کا جاپُ جپہُ جپُ جپنے --	----	ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
جِیتِ آوہُ وسہُ گھرِ اپنے --	----	ਜੀਤਿ ਆਵਹੁ ਵਸਹੁ ਘਰਿ ਅਪਨੇ ॥
لکھ چئُراسِیہ نرک ن دیکھہُ رسکِ رسکِ گُنڑ گائی ہے --10--	----	ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥
کھنّڈ برہمنّڈ اُدھارنڑہارا --	----	ਖੰਡ ਬ੍ਰਹਮੰਡ ਉਧਾਰਣਹਾਰਾ ॥
اُوچ اتھاہ اگنّم اپارا --	----	ਊਚ ਅਥਾਹ ਅਗੰਮ ਅਪਾਰਾ ॥
جِس نو کِرپا کرے پرّبھُ اپنی سو جنُ تِسہِ دھِیائی ہے --11--	----	ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥
بنّدھن توڑِ لیئے پرّبھِ مولے --	----	ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥
کرِ کِرپا کینے گھر گولے --	----	ਕਰਿ ਕਿਰਪਾ ਕੀਨੇ ਘਰ ਗੋਲੇ ॥
انہد رُنڑ جھُنڑکارُ سہج دھُنِ ساچی کار کمائی ہے --12--	----	ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥
منِ پرتیِتِ بنی پرّبھ تیری --	----	ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥
بِنسِ گئی ہئُمےَ متِ میری --	----	ਬਿਨਸਿ ਗਈ ਹਉਮੈ ਮਤਿ ਮੇਰੀ ॥

انّگیکارُ کِیِیا پّربھِ اپنےَ جگ مہِ سوبھ سُہائی ہے --13--	----	ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥
جےَ جےَ کارُ جپہُ جگدِیسےَ --	----	ਜੈ ਜੈ ਕਾਰੁ ਜਪਹੁ ਜਗਦੀਸੈ ॥
بلِ بلِ جائی پّربھ اپُنے اِیسےَ --	----	ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥
تِسُ بِنُ دُوجا اورُ ن دِیسےَ ایکا جگتِ سبائی ہے --14--	----	ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
ستِ ستِ ستِ پّربھُ جاتا --	----	ਸਤਿ ਸਤਿ ਸਤਿ ਪ੍ਰਭੁ ਜਾਤਾ ॥
گُر پرسادِ سدا منُ راتا --	----	ਗੁਰ ਪਰਸਾਦਿ ਸਦਾ ਮਨੁ ਰਾਤਾ ॥
سِمرِ سِمرِ جیِوہِ جن تیرے ایکنّکارِ سمائی ہے --15--	----	ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥
بھگت جنا کا پّرِیتمُ پیارا --	----	ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
سبھےَ اُدھارنُڑ کھسمُ[1] ہمارا -- | [1] خصمُ۔	----	ਸਭੈ ਉਧਾਰਣੁ ਖਸਮੁ ਹਮਾਰਾ ॥
سِمرِ نامُ پُنّنی سبھ اِچھا جن نانکٔ پیَج رکھائی ہے --16--1--	----	ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥
مارُو سولہے مہلا[1] 5 | [1] محلا۔	----	ਮਾਰੂ ਸੋਲਹੇ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سنّگی جوگی نارِ لپٹانڑی --	----	ਸੰਗੀ ਜੋਗੀ ਨਾਰਿ ਲਪਟਾਣੀ ॥
اُرجھِ رہی رنّگ رس مانڑی --	----	ਉਰਝਿ ਰਹੀ ਰੰਗ ਰਸ ਮਾਣੀ ॥

کِرت سنّجوگی بھۓ اِکتّرا کرتے بھوگ بِلاسا ہے --1--	----	ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
جو پِر کرے سُ دھن تتُ مانے --	----	ਜੋ ਪਿਰ ਕਰੈ ਸੁ ਧਨ ਤਤੁ ਮਾਨੈ ॥
پِرُ دھنہِ سِیگارِ رکھے سنّگانے --	----	ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥
مِلِ ایکتّر وسہِ دِنُ راتی پّرِءُ دے دھنہِ دِلاسا ہے --2--	----	ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
دھن ماگے پّرِءُ بہُ بِدھِ دھاوے --	----	ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥
جو پاوے سو آنڑِ دِکھاوے --	----	ਜੋ ਪਾਵੈ ਸੋ ਆਣਿ ਦਿਖਾਵੈ ॥
ایک وستُ کءُ پہُچِ ن ساکے دھن رہتی بھُوکھ پِیاسا ہے --3--	----	ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥
دھن کرے بِنءُ دوئُو کر جورے --	----	ਧਨ ਕਰੈ ਬਿਨਉ ਦੋਊ ਕਰ ਜੋਰੈ ॥
پّرِء پردیسِ ن جاہُ وسہُ گھرِ مورے --	----	ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥
اَیسا بنڑجُ کرہُ گّرِہ بھِیترِ جِتُ اُترے بھُوکھ پِیاسا ہے --4--	----	ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥
سگلے کرم دھرم جُگ سادھا --	----	ਸਗਲੇ ਕਰਮ ਧਰਮ ਜੁਗ ਸਾਧਾ ॥
بِنُ ہرِ رس سُکھُ تِلُ نہی لادھا --	----	ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥
بھئی کّرِپا نانک ستسنّگے تءُ دھن پِر انند اُلاسا ہے --5--	----	ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥
دھن انّدھی پِرُ چپلُ سِیانا --	----	ਧਨ ਅੰਧੀ ਪਿਰੁ ਚਪਲੁ ਸਿਆਨਾ ॥

پنّج تتُ کا رچنُ رچانا --	Page# [1073]	ਪੰਚ ਤਤੁ ਕਾ ਰਚਨੁ ਰਚਾਨਾ ॥
جِسُ وکھر کءُ تُم آۓ ہہُ سو پائِئو ستِگر پاسا ہے --6--	----	ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
دھن کہےَ تُو وسُ مےَ نالے --	----	ਧਨ ਕਹੈ ਤੂ ਵਸੁ ਮੈ ਨਾਲੇ ॥
پ٘رء سُکھواسی بال گُپالے --	----	ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
تُجھےَ بِنا ہءُ کِت ہی ن لیکھےَ وچنُ دیہِ چھوڈِ ن جاسا ہے --7--	----	ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
پِرِ کہِیا ہءُ ہُکمی[1] بنّدا -- | [1]حُکمی-	----	ਪਿਰਿ ਕਹਿਆ ਹਉ ਹੁਕਮੀ ਬੰਦਾ ॥
اوہُ بھارو ٹھاکُرُ جِسُ کانْڑِ ن چھنّدا --	----	ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
جِچرُ راکھےَ تِچرُ تُم سنّگِ رہنْڑا جا سدے[1] ت اُوٹھِ سِدھاسا ہے --8-- | [1]صدے-	----	ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
جءُ پ٘رء بچن کہے دھن ساچے --	----	ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
دھن کچھو ن سمجھےَ چنّچلِ کاچے --	----	ਧਨ ਕਛੂ ਨ ਸਮਝੈ ਚੰਚਲਿ ਕਾਚੇ ॥
بہُرِ بہُرِ پِر ہی سنّگُ ماگےَ اوہُ بات جانےَ کرِ ہاسا ہے --9--	----	ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
آئی آگِیا پِرہُ بُلائِیا --	----	ਆਈ ਆਗਿਆ ਪਿਰਹੁ ਬੁਲਾਇਆ ॥
نا دھن پُچھی ن متا پکائِیا --	----	ਨਾ ਧਨ ਪੁਛੀ ਨ ਮਤਾ ਪਕਾਇਆ ॥

اُوٹھِ سِدھائِئو چھُوٹرِ ماٹی
دیکھُ نانک مِتھن موہاسا ہے ۔۔10۔۔

ਉਠਿ ਸਿਧਾਇਓ ਛੂਟਰਿ ਮਾਟੀ
ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥

رے من لوبھی سُݨِ من میرے ۔۔

ਰੇ ਮਨ ਲੋਭੀ ਸੁਣਿ ਮਨ ਮੇਰੇ ॥

سِتگُر سیوِ دِنُ راتِ سدیرے ۔۔

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥

بِنُ سِتگُر پچِ مُوئے ساکت
نِگُرے گلِ جم پھاسا ہے ۔۔11۔۔

ਬਿਨੁ ਸਤਿਗੁਰ ਪਚਿ ਮੂਏ ਸਾਕਤ
ਨਿਗੁਰੇ ਗਲਿ ਜਮ ਫਾਸਾ ਹੇ ॥੧੧॥

منمُکھِ آوےَ منمُکھِ جاوےَ ۔۔

ਮਨਮੁਖਿ ਆਵੈ ਮਨਮੁਖਿ ਜਾਵੈ ॥

منمُکھِ پھِرِ پھِرِ چوٹا کھاوےَ ۔۔

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥

جِتنے نرک سے منمُکھِ بھوگےَ
گُرمُکھِ لیپُ ن ماسا[1] ہے ۔۔12۔۔ |

ਜਿਤਨੇ ਨਰਕ ਸੇ ਮਨਮੁਖਿ ਭੋਗੈ
ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥

[1]ماشا۔

گُرمُکھِ سوءِ جِ ہرِ جیءُ بھائِیا ۔۔

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥

تِسُ کئُݨُ مِٹاوےَ جِ پّربھِ پہرائِیا ۔۔

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥

سدا اننّدُ کرے آننّدی
جِسُ سِرپاءُ پئِیا گلِ کھاسا[1] ہے ۔۔13۔۔ |

ਸਦਾ ਅਨੰਦੁ ਕਰੇ ਆਨੰਦੀ
ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥

[1]خاسا۔

ہءُ بلِہاری سِتگُر پُورے ۔۔

ਹਉ ਬਲਿਹਾਰੀ ਸਤਿਗੁਰ ਪੂਰੇ ॥

سرݨِ کے داتے بچن کے سُورے ۔۔

ਸਰਣਿ ਕੇ ਦਾਤੇ ਬਚਨ ਕੇ ਸੂਰੇ ॥

اَیسا پّربھُ مِلِیا سُکھداتا وِچھُڑِ ن کت ہی جاسا ہے --14--	----	ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
گُݨ نِدھان کِچھُ کیم[1] ن پائی -- | [1]قیم-	----	ਗੁਣ ਨਿਧਾਨ ਕਿਛੁ ਕੀਮ ਨ ਪਾਈ ॥
گھٹِ گھٹِ پُورِ رہِئو سبھ ٹھائی --	----	ਘਟਿ ਘਟਿ ਪੂਰਿ ਰਹਿਓ ਸਭ ਠਾਈ ॥
نانک سرݨِ دِین دُکھ بھنّجن ہءُ ریݨ تیرے جو داسا ہے --2--1--15--	----	ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
مارُو سولِہے مہلا[1] 5 | [1]محلا-	----	ਮਾਰੂ ਸੋਲਹੇ ਮਹਲਾ ੫
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کرے اننّدُ اننّدی میرا --	----	ਕਰੈ ਅਨੰਦੁ ਅਨੰਦੀ ਮੇਰਾ ॥
گھٹِ گھٹِ پُورنُ سِر سِرہِ نِبیرا --	----	ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
سِرِ ساہا کے سچا ساہِبُ[1] اورُ ناہی کو دُوجا ہے --1-- | [1]صاحِبُ-	----	ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
ہرکھونّت آننّت دئِیالا --	----	ਹਰਖਵੰਤ ਆਨੰਤ ਦਇਆਲਾ ॥
پّرگٹِ رہِئو پّربھُ سرب اُجالا --	----	ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
رُوپ کرے کرِ وکھے وِگسے آپے ہی آپ پُوجا ہے --2--	----	ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
آپے کُدرتِ[1] کرے وِیچارا -- | [1]قُدرتِ-	----	ਆਪੇ ਕੁਦਰਤਿ ਕਰੇ ਵੀਚਾਰਾ ॥
آپے ہی سچُ کرے پسارا --	----	ਆਪੇ ਹੀ ਸਚੁ ਕਰੇ ਪਸਾਰਾ ॥

آپے کھیل کِھلاوےَ دِنُ راتی
آپے سُنڑِ سُنڑِ بھِیجا ہے --3--

ਆਪੇ ਖੇਲ ਖਿਲਾਵੈ ਦਿਨੁ ਰਾਤੀ
ਆਪੇ ਸੁਣਿ ਸੁਣਿ ਭੀਜਾ ਹੇ ॥੩॥

ساچا تکھتُ[1] سچی پاتِساہی[2] -- | [1]تخت- [2]پاتِشاہی-

ਸਾਚਾ ਤਖਤੁ ਸਚੀ ਪਾਤਿਸਾਹੀ ॥

سچُ کھجِینا[1] ساچا ساہی -- | [1]خزِینا-

ਸਚੁ ਖਜੀਨਾ ਸਾਚਾ ਸਾਹੀ ॥

آپے سچُ دھارِئو سبھُ ساچا
سچے سچِ ورَتیجا ہے --4--

ਆਪੇ ਸਚੁ ਧਾਰਿਓ ਸਭੁ ਸਾਚਾ
ਸਚੇ ਸਚਿ ਵਰਤੀਜਾ ਹੇ ॥੪॥

سچُ تپاوسُ سچے کیرا --

Page#
[1074]

ਸਚੁ ਤਪਾਵਸੁ ਸਚੇ ਕੇਰਾ ॥

ساچا تھانُ سدا پرّبھ تیرا --

ਸਾਚਾ ਥਾਨੁ ਸਦਾ ਪ੍ਰਭ ਤੇਰਾ ॥

سچی کُدرتِ[1] سچی بانڑی
سچُ ساہِب[2] سُکھُ کیِجا ہے --5-- |
[1]قُدرتِ- [2]صاحِب-

ਸਚੀ ਕੁਦਰਤਿ ਸਚੀ ਬਾਣੀ
ਸਚੁ ਸਾਹਿਬ ਸੁਖੁ ਕੀਜਾ ਹੇ ॥੫॥

ایکو آپِ تُوہےَ وڈ راجا --

ਏਕੋ ਆਪਿ ਤੂਹੈ ਵਡ ਰਾਜਾ ॥

ہُکمِ[1] سچے کےَ پُورے کاجا -- | [1]حُکمِ-

ਹੁਕਮਿ ਸਚੇ ਕੈ ਪੂਰੇ ਕਾਜਾ ॥

انّترِ باہرِ سبھُ کِچھُ جانڑےَ
آپے ہی آپِ پتِیجا ہے --6--

ਅੰਤਰਿ ਬਾਹਰਿ ਸਭੁ ਕਿਛੁ ਜਾਣੈ
ਆਪੇ ਹੀ ਆਪਿ ਪਤੀਜਾ ਹੇ ॥੬॥

تُو وڈ رسِییا تُو وڈ بھوگی --

ਤੂ ਵਡ ਰਸੀਆ ਤੂ ਵਡ ਭੋਗੀ ॥

تُو نِربانڑُ تُوہےَ ہی جوگی --

ਤੂ ਨਿਰਬਾਣੁ ਤੂਹੈ ਹੀ ਜੋਗੀ ॥

سرب سُوکھ سہج گھرِ تیرےَ
امِءُ تیری درِّسٹیِجا ہے --7--

ਸਰਬ ਸੂਖ ਸਹਜ ਘਰਿ ਤੇਰੈ
ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥

تیری داتِ تُجھے تے ہووے --	----	ਤੇਰੀ ਦਾਤਿ ਤੁਝੈ ਤੇ ਹੋਵੈ ॥
دیہِ دانُ سبھسے جنّت لوئے --	----	ਦੇਹਿ ਦਾਨੁ ਸਭਸੈ ਜੰਤ ਲੋਐ ॥
توٹِ ن آوے پُور بھنّڈارے ترِّپتِ رہے آگھِیجا ہے --8--	----	ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥
جاچہِ سِدھ سادھِک بنواسی --	----	ਜਾਚਹਿ ਸਿਧ ਸਾਧਿਕ ਬਨਵਾਸੀ ॥
جاچہِ جتی ستی سُکھواسی --	----	ਜਾਚਹਿ ਜਤੀ ਸਤੀ ਸੁਖਵਾਸੀ ॥
اِکُ داتارُ سگل ہے جاچِک دیہِ دانُ سرِّسٹِیجا ہے --9--	----	ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥
کرہِ بھگتِ ارُ رنّگ اپارا --	----	ਕਰਹਿ ਭਗਤਿ ਅਰੁ ਰੰਗ ਅਪਾਰਾ ॥
کھِن مہِ تھاپ اُتھاپنہارا --	----	ਖਿਨ ਮਹਿ ਥਾਪਿ ਉਥਾਪਨਹਾਰਾ ॥
بھارو تولُ بیئنّت سُیامی ہُکمُ[1] منِّ بھگتِیجا ہے --10-- | [1] حُکمُ-	----	ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥
جِسُ دیہِ درسُ سوئی تُدھُ جانٔے --	----	ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥
اوہُ گُر کے سبدِ سدا رنّگ مانٔے --	----	ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥
چترُ سرُوپُ سِیانٔا سوئی جو منِ تیرے بھاوِیجا ہے --11--	----	ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥
جِسُ چیتِ آوہِ سو ویپرواہا --	----	ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥
جِسُ چیتِ آوہِ سو ساچا ساہا --	----	ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥

جِسُ چِیتِ آوہِ تِسُ بھءُ کیہا اورُ کہا کِچھُ کیِجا ہے ۔۔12۔۔	----	ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥	
ترِسنا بُوجھی انّترُ ٹھنّڈھا ۔۔	----	ਤ੍ਰਿਸਨਾ ਬੂਝੀ ਅੰਤਰੁ ਠੰਢਾ ॥	
گُرِ پُورےَ لےَ تُوٹا گنّڈھا ۔۔	----	ਗੁਰਿ ਪੂਰੈ ਲੈ ਤੂਟਾ ਗੰਢਾ ॥	
سُرتِ سبدُ رِد انّترِ جاگی امِءُ جھولِ جھولِ پیِجا ہے ۔۔13۔۔	----	ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥	
مرےَ ناہی سد سد ہی جِیوےَ ۔۔	----	ਮਰੈ ਨਾਹੀ ਸਦ ਸਦ ਹੀ ਜੀਵੈ ॥	
امرُ بھِئیا اِبناسی تھِیوےَ ۔۔	----	ਅਮਰੁ ਭਇਆ ਅਬਿਨਾਸੀ ਥੀਵੈ ॥	
نا کو آوےَ نا کو جاوےَ گُرِ دُورِ کیِیا بھرمیِجا ہے ۔۔14۔۔	----	ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥	
پُورے گُر کی پُوری باݨی ۔۔	----	ਪੂਰੇ ਗੁਰ ਕੀ ਪੂਰੀ ਬਾਣੀ ॥	
پُورےَ لاگا پُورے ماہِ سماݨی ۔۔	----	ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥	
چڑھےَ سوائِیا نِت نِت رنّگا گھٹےَ ناہی تولیِجا ہے ۔۔15۔۔	----	ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥	
بارہا کنّچنُ سُدھُ کرائِیا ۔۔	----	ਬਾਰਹਾ ਕੰਚਨੁ ਸੁਧੁ ਕਰਾਇਆ ॥	
ندرِ سراپھ،[1] ونّنی سچڑائِیا ۔۔	----	ਨਦਰਿ ਸਰਾਫ, ਵੰਨੀ ਸਚੜਾਇਆ ॥	[1]صراف،۔
پرکھِ کھجانےَ[1] پائِیا سراپھی[2] پھِرِ ناہی تائیِجا ہے ۔۔16۔۔	----	ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥	[1]خزانےَ۔
[2]صرافی۔			
انّمرِت نامُ تُمارا سُیامی ۔۔	----	ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥	

نانک داس سدا کُربانی[1] -- | قُربانی[1]-	----	ਨਾਨਕ ਦਾਸ ਸਦਾ ਕੁਰਬਾਨੀ ॥
سنتسنّگِ مہا سُکھُ پائِیا دیکھِ درسنُ اِہُ منُ بھِجا ہے --3--1--17--	----	ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥
مارُو مہلا[1] 5 سولہے | محلا[1]-	----	ਮਾਰੂ ਮਹਲਾ ੫ ਸੋਲਹੇ
ੴ ستِگُر پرسادِ	----	ੴ ਸਤਿਗੁਰ ਪ੍ਰਸਾਦਿ
گُرُ گوپالُ گُرُ گوِنّدا --	----	ਗੁਰੁ ਗੋਪਾਲੁ ਗੁਰੁ ਗੋਵਿੰਦਾ ॥
گُرُ دئِیالُ سدا بکھسِنّدا[1] -- | بخشِنّدا[1]-	----	ਗੁਰੁ ਦਇਆਲੁ ਸਦਾ ਬਖਸਿੰਦਾ ॥
گُرُ ساست سِمرِتِ کھٹُ کرما گُرُ پوِتّر استھانا ہے --1--	----	ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥
گُرُ سِمرت سبھِ کِلوِکھ ناسہِ --	----	ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥
گُرُ سِمرت جم سنّگِ ن پھاسہِ --	Page# [1075]	ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥
گُرُ سِمرت منُ نِرملُ ہووے گُرُ کاٹے اپمانا ہے --2--	----	ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥
گُر کا سیوکُ نرکِ ن جائے --	----	ਗੁਰ ਕਾ ਸੇਵਕੁ ਨਰਕਿ ਨ ਜਾਏ ॥
گُر کا سیوکُ پاربرّہمُ دھِیائے --	----	ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥
گُر کا سیوکُ سادھسنّگُ پائے گُرُ کردا نِت جیء دانا ہے --3--	----	ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥
گُر دُیارے ہرِ کیِرتنُ سُنِئیَ --	----	ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥

ستگُر بھیٹ ہرِ جسُ مُکھ بھنِئیے --	----	ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥
کلِ کلیس مِٹائے ستگُر ہرِ درگہ دیوے ماناں ہے --4--	----	ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥
اگمُ اگوچرُ گُرو دِکھائِیا --	----	ਅਗਮੁ ਅਗੋਚਰੁ ਗੁਰੂ ਦਿਖਾਇਆ ॥
بھُولا مارگِ ستگُرِ پائِیا --	----	ਭੂਲਾ ਮਾਰਗਿ ਸਤਿਗੁਰਿ ਪਾਇਆ ॥
گُر سیوک کءُ بِگھنُ ن بھگتی ہرِ پُور دِرڑ٘ہائِیا گِیاناں ہے --5--	----	ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਹਾਇਆ ਗਿਆਨਾਂ ਹੇ ॥੫॥
گُر دِرسٹائِیا سبھنی ٹھانْئی --	----	ਗੁਰ ਦ੍ਰਿਸਟਾਇਆ ਸਭਨੀ ਠਾਂਈ ॥
جلِ تھلِ پُورِ رہِیا گوسائی --	----	ਜਲਿ ਥਲਿ ਪੂਰਿ ਰਹਿਆ ਗੋਸਾਈ ॥
اُوچ اُون سبھ ایک سماناں منِ لاگا سہجِ دھِیانا ہے --6--	----	ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥
گُرِ ملِئے سبھ ترِسن بُجھائی --	----	ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ ॥
گُرِ ملِئے نہ جوہے مائی --	----	ਗੁਰਿ ਮਿਲਿਐ ਨਹ ਜੋਹੈ ਮਾਈ ॥
ست سنّتوکھُ دِییا گُرِ پُورے نامُ انّمرِتُ پی پاناں ہے --7--	----	ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥
گُر کی بانْی سبھ ماہِ سمانْی --	----	ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥
آپ سُنْی تے آپ وکھانْی --	----	ਆਪਿ ਸੁਣੀ ਤੈ ਆਪਿ ਵਖਾਣੀ ॥
جِنِ جِنِ جپی تیئی سبھِ نِستّرے تِن پائِیا نِہچل تھاناں ہے --8--	----	ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥

ستگُر کی مہِما ستِگُرُ جانئَے --	----	ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ ॥
جو کِچھُ کرے سُ آپݨ بھائَے --	----	ਜੋ ਕਿਛੁ ਕਰੇ ਸੁ ਆਪਣ ਭਾਣੈ ॥
سادھُو دھُورِ جاچہِ جن تیرے نانک سد کُرباناں[1] ہے --9--1--4--	----	ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥
[1] قُربانان-		
مارُو سولہے مہلا[1] 5 | [1] محلا-	----	ਮਾਰੂ ਸੋਲਹੇ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
آدِ نرنّجنُ پّربھُ نرنّکارا --	----	ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥
سبھ مہِ ورتےَ آپ نِرارا --	----	ਸਭ ਮਹਿ ਵਰਤੈ ਆਪਿ ਨਿਰਾਰਾ ॥
ورنُ جاتِ[1] چِہنُ نہی کوئی سبھ ہُکمے[2] سّرِسٹِ اُپائِدا --1-- | [1] زاتِ- [2] حُکمے-	----	ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥
لکھ چئُراسیہ جونِ سبائی --	----	ਲਖ ਚਉਰਾਸੀਹ ਜੋਨਿ ਸਬਾਈ ॥
مانٔس کءُ پّربھِ دیئی وڈِیائی --	----	ਮਾਣਸ ਕਉ ਪ੍ਰਭਿ ਦੀਈ ਵਡਿਆਈ ॥
اِسُ پئُڑی تے جو نرُ چُوکےَ سو آءِ جاءِ دُکھُ پائِدا --2--	----	ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥
کیِتا ہووےَ تِسُ کِیا کہیِئےَ --	----	ਕੀਤਾ ਹੋਵੈ ਤਿਸੁ ਕਿਆ ਕਹੀਐ ॥
گُرمُکھِ نامُ پدارتھُ لہیِئےَ --	----	ਗੁਰਮੁਖਿ ਨਾਮੁ ਪਦਾਰਥੁ ਲਹੀਐ ॥
جِسُ آپِ بھُلائے سوئی بھُولےَ سو بُوجھے جِسہِ بُجھائِدا --3--	----	ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ ॥੩॥

ہرکھ سوگ کا نگرُ اِہُ کِیا -- ---- ਹਰਖ ਸੋਗ ਕਾ ਨਗਰੁ ਇਹੁ ਕੀਆ ॥

سے اُبرے جو ستگُر سرنِیا -- ---- ਸੇ ਉਬਰੇ ਜੋ ਸਤਿਗੁਰ ਸਰਣੀਆ ॥

ترِہا گُنا تے رہےَ نِرارا
سو گُرمُکھِ سوبھا پائِدا --4-- ---- ਤ੍ਰਿਹਾ ਗੁਣਾ ਤੇ ਰਹੈ ਨਿਰਾਰਾ
ਸੋ ਗੁਰਮੁਖਿ ਸੋਭਾ ਪਾਇਦਾ ॥੪॥

انِک کرم کِیۓ بہُتیرے -- ---- ਅਨਿਕ ਕਰਮ ਕੀਏ ਬਹੁਤੇਰੇ ॥

جو کیِجےَ سو بنّدھنُ پَیرے -- ---- ਜੋ ਕੀਜੈ ਸੋ ਬੰਧਨੁ ਪੈਰੇ ॥

کُرُتا بیِجُ بیِجے نہی جنّمےَ
سبھُ لاہا مُولُ گوائِدا --5-- ---- ਕੁਰੁਤਾ ਬੀਜੁ ਬੀਜੇ ਨਹੀ ਜੰਮੈ
ਸਭੁ ਲਾਹਾ ਮੂਲੁ ਗਵਾਇਦਾ ॥੫॥

کلجُگ مہِ کیِرتنُ پردھانا -- ---- ਕਲਜੁਗ ਮਹਿ ਕੀਰਤਨੁ ਪਰਧਾਨਾ ॥

گُرمُکھِ جپیِۓَ لاءِ دھِیانا -- ---- ਗੁਰਮੁਖਿ ਜਪੀਐ ਲਾਇ ਧਿਆਨਾ ॥

آپِ ترےَ سگلے کُل تارے
ہرِ درگہ پتِ سِءُ جائِدا --6-- ---- ਆਪਿ ਤਰੈ ਸਗਲੇ ਕੁਲ ਤਾਰੇ
ਹਰਿ ਦਰਗਹ ਪਤਿ ਸਿਉ ਜਾਇਦਾ ॥੬॥

کھنڈ پتال دیِپ سبھِ لویا -- Page# [1076] ਖੰਡ ਪਤਾਲ ਦੀਪ ਸਭਿ ਲੋਆ ॥

سبھِ کالےَ وسِ آپِ پربھِ کیِیا -- ---- ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥

نِہچلُ ایکُ آپِ اِناسی
سو نِہچلُ جو تِسہِ دھِیائِدا --7-- ---- ਨਿਹਚਲੁ ਏਕੁ ਆਪਿ ਅਬਿਨਾਸੀ
ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥

ہرِ کا سیوکُ سو ہرِ جیہا -- ---- ਹਰਿ ਕਾ ਸੇਵਕੁ ਸੋ ਹਰਿ ਜੇਹਾ ॥

بھیدُ ن جانہُ مانٗس دیہا -- ---- ਭੇਦੁ ਨ ਜਾਣਹੁ ਮਾਣਸ ਦੇਹਾ ॥

جِءُ جل ترنگ اُٹھہِ بہُ بھاتی پھِرِ سللےَ سلل سمائِدا --8--	ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥
اِکُ جاچِکُ منگّے دانُ دُیارے --	ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥
جا پ٘ربھ بھاوے تا کِرپا دھارے --	ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥
دیہُ درسُ جِتُ منُ ت٘رِپتاسے ہرِ کیِرتنِ منُ ٹھہرائِدا --9--	ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥
رُوڑو ٹھاکُرُ کِتےَ وسِ ن آوے --	ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥
ہرِ سو کِچھُ کرے جِ ہرِ کِیا سنّتا بھاوے --	ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥
کِیتا لوڑنِ سوئی کرائِنِ درِ پھیرُ ن کوئی پائِدا --10--	ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥
جِتھےَ اَگھٹُ آءِ بنتُ ہےَ پ٘رانْیِ --	ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥
تِتھےَ ہرِ دھِیائیِۓَ سارِنّگپانْیِ --	ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥
جِتھےَ پُت٘رُ کلت٘رُ ن بیلی کوئی تِتھےَ ہرِ آپِ چھڈائِدا --11--	ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥
وڈا ساہِبُ[1] اگم اتھاہا -- | [1]صاحبُ	ਵਡਾ ਸਾਹਿਬੁ ਅਗਮ ਅਥਾਹਾ ॥
کِءُ مِلیِۓَ پ٘ربھ ویپرواہا --	ਕਿਉ ਮਿਲੀਐ ਪ੍ਰਭ ਵੇਪਰਵਾਹਾ ॥
کاٹِ سِلکُ جِسُ مارگِ پاۓ سو وِچِ سنّگتِ واسا پائِدا --12--	ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥

ہُکمُ[1] بُوجھے سو سیوکُ کہیئے -- | [1]حُکم-	----	ਹੁਕਮੁ ਬੂਝੈ ਸੋ ਸੇਵਕੁ ਕਹੀਐ ॥
بُرا بھلا دُءِ سمسرِ سہیئے --	----	ਬੁਰਾ ਭਲਾ ਦੁਇ ਸਮਸਰਿ ਸਹੀਐ ॥
ہئُمے جاءِ ت ایکو بُوجھے سو گُرمُکھِ سہجِ سمائدا --13--	----	ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥
ہرِ کے بھگت سدا سُکھواسی --	----	ਹਰਿ ਕੇ ਭਗਤ ਸਦਾ ਸੁਖਵਾਸੀ ॥
بال سُبھاءِ اتیت اُداسی --	----	ਬਾਲ ਸੁਭਾਇ ਅਤੀਤ ਉਦਾਸੀ ॥
انِک رنّگ کرہِ بہُ بھاتی جِءُ پِتا پُوتُ لاڈائِدا --14--	----	ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥
اگم اگوچرُ کیمتِ[1] نہی پائی -- | [1]قیمتِ-	----	ਅਗਮ ਅਗੋਚਰੁ ਕੀਮਤਿ ਨਹੀ ਪਾਈ ॥
تا ملیئے جا لئے مِلائی --	----	ਤਾ ਮਿਲੀਐ ਜਾ ਲਏ ਮਿਲਾਈ ॥
گُرمُکھِ پ٘رگٹُ بھئِیا تِن جن کءُ جِن دھُرِ مستکِ لیکھُ لِکھائِدا --15--	----	ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥
تُو آپے کرتا کارنْ کرنْا --	----	ਤੂ ਆਪੇ ਕਰਤਾ ਕਾਰਣ ਕਰਣਾ ॥
س٘رِسٹِ اُپاءِ دھری سبھ دھرنْا --	----	ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥
جن نانکُ سرنْ پئِیا ہرِ دُیارے ہرِ بھاوے لاج رکھائِدا --5--1--16--	----	ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥
مارُو سولہے مہلا[1] 5 | [1]محلا-	----	ਮਾਰੂ ਸੋਲਹੇ ਮਹਲਾ ੫
ੴ ستِگر پ٘رسادِ --	----	ੴ ਸਤਿਗੁਰ ਪ੍ਰਸਾਦਿ ॥

جو دِسے سو ایکو تُوہے --	----	ਜੋ ਦੀਸੈ ਸੋ ਏਕੋ ਤੂਹੈ ॥
بانٗی تیری سّروݨ سُݨئیے --	----	ਬਾਣੀ ਤੇਰੀ ਸ੍ਰਵਣਿ ਸੁਣੀਐ ॥
دُوجی اور ن جاپِس کائی سگل تُماری دھارݨا --1--	----	ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥
آپِ چِتارے اپݨا کِیا --	----	ਆਪਿ ਚਿਤਾਰੇ ਅਪਣਾ ਕੀਆ ॥
آپے آپِ آپِ پّربھُ تھِیا --	----	ਆਪੇ ਆਪਿ ਆਪਿ ਪ੍ਰਭੁ ਥੀਆ ॥
آپِ اُپاءِ رچِئوݨ پسارا آپے گھٹِ گھٹِ سارݨا --2--	----	ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥
اِکِ اُپائے وڈ درواری --	----	ਇਕਿ ਉਪਾਏ ਵਡ ਦਰਵਾਰੀ ॥
اِکِ اُداسی اِکِ گھر باری --	----	ਇਕਿ ਉਦਾਸੀ ਇਕਿ ਘਰ ਬਾਰੀ ॥
اِکِ بھُوکھے اِکِ تّرِپتِ اگھائے سبھسے تیرا پارݨا --3--	----	ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥
آپے ستِ ستِ ستِ ساچا --	Page# [1077]	ਆਪੇ ਸਤਿ ਸਤਿ ਸਤਿ ਸਾਚਾ ॥
اوتِ پوتِ بھگتن سنّگِ راچا --	----	ਓਤਿ ਪੋਤਿ ਭਗਤਨ ਸੰਗਿ ਰਾਚਾ ॥
آپے گُپتُ آپے ہے پرگٹُ اپݨا آپُ پسارݨا --4--	----	ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥
سدا سدا سد ہووݨہارا --	----	ਸਦਾ ਸਦਾ ਸਦ ਹੋਵਣਹਾਰਾ ॥
اُوچا اگمُ اتھاہُ اپارا --	----	ਊਚਾ ਅਗਮੁ ਅਥਾਹੁ ਅਪਾਰਾ ॥

اُونْے بھرے بھرے بھرِ اُونْے ایہِ چلت سُیامی کے کارݨا --5--	----	ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥
مُکھِ سالاہی[1] سچے ساہا -- | [1]سالاحی-	----	ਮੁਖਿ ਸਾਲਾਹੀ ਸਚੇ ਸਾਹਾ ॥
نَینی پیکھا اگم اتھاہا --	----	ਨੈਣੀ ਪੇਖਾ ਅਗਮ ਅਥਾਹਾ ॥
کرنی سُݨِ سُݨِ مَنُ تنُ ہریا میرے ساہِب[1] سگل اُدھارݨا --6-- | [1]صاحِب-	----	ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥
کرِ کرِ ویکھہِ کیتا اپݨا --	----	ਕਰਿ ਕਰਿ ਵੇਖਹਿ ਕੀਤਾ ਅਪਣਾ ॥
جیء جنّت سوئی ہے جپݨا --	----	ਜੀਅ ਜੰਤ ਸੋਈ ਹੈ ਜਪਣਾ ॥
اپݨی کُدرتِ[1] آپے جاݨے ندری ندرِ نِہالݨا --7-- | [1]قُدرتِ-	----	ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥
سنّت سبھا جہ بَیسہِ پربھ پاسے --	----	ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
انند منّگل ہرِ چلت تماسے[1] -- | [1]تماشے-	----	ਅਨੰਦ ਮੰਗਲ ਹਰਿ ਚਲਤ ਤਮਾਸੇ ॥
گُݨ گاوہِ انہد دھُنِ باݨی تہ نانک داسُ چِتارݨا --8--	----	ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥
آوݨُ جاݨا سبھُ چلتُ تُمارا --	----	ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥
کرِ کرِ دیکھے کھیلُ اپارا --	----	ਕਰਿ ਕਰਿ ਦੇਖੈ ਖੇਲੁ ਅਪਾਰਾ ॥
آپِ اُپائے اُپاوݨہارا اپݨا کیِیا پالݨا --9--	----	ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥
سُݨِ سُݨِ جیوا سوءِ تُماری --	----	ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥

سدا سدا جائی بلِہاری --	----	ਸਦਾ ਸਦਾ ਜਾਈ ਬਲਿਹਾਰੀ ॥
دُءِ کر جوڑِ سِمرءُ دِنُ راتی میرے سُیامی الگم اپارنٹا --10--	----	ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥
تُدھُ بِنُ دُوجے کِسُ سالاہی[1] -- | [1]سالاحی-	----	ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥
ایکو ایکُ جپی من ماہی --	----	ਏਕੋ ਏਕੁ ਜਪੀ ਮਨ ਮਾਹੀ ॥
ہُکمُ[1] بُوجھِ جن بھۓ نِہالا اِہ بھگتا کی گھالنٹا --11-- | [1]حُکمُ-	----	ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥
گُر اُپدیسِ جپیۓ منِ ساچا --	----	ਗੁਰ ਉਪਦੇਸਿ ਜਪੀਐ ਮਨਿ ਸਾਚਾ ॥
گُر اُپدیسِ رام رنّگِ راچا --	----	ਗੁਰ ਉਪਦੇਸਿ ਰਾਮ ਰੰਗਿ ਰਾਚਾ ॥
گُر اُپدیسِ تُٹہِ سبھِ بنّدھن اِہُ بھرمُ موہُ پرجالنٹا --12--	----	ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥
جہ راکھےَ سوئی سُکھ تھانا --	----	ਜਹ ਰਾਖੈ ਸੋਈ ਸੁਖ ਥਾਨਾ ॥
سہجے ہوءِ سوئی بھل مانا --	----	ਸਹਜੇ ਹੋਇ ਸੋਈ ਭਲ ਮਾਨਾ ॥
بنسے بیَر ناہی کو بیَری سبھُ ایکو ہےَ بھالنٹا --13--	----	ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥
ڈر چُوکے بنسے انّدھِیارے --	----	ਡਰ ਚੂਕੇ ਬਿਨਸੇ ਅੰਧਿਆਰੇ ॥
پّرگٹ بھۓ پّربھ پُرکھ نِرارے --	----	ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥
آپُ چھوڈِ پۓ سرنٹائی جِس کا سا تِسُ گھالنٹا --14--	----	ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥

اَیسا کو وڈبھاگی آئِیا ـ ـ	----	ਐਸਾ ਕੋ ਵਡਭਾਗੀ ਆਇਆ ॥
آٹھ پہر جِنِ کھسمُ[1] دھِیائِیا ـ ـ | [1]خصمُ ـ	----	ਆਠ ਪਹਰ ਜਿਨਿ ਖਸਮੁ ਧਿਆਇਆ ॥
تِسُ جن کےَ سنّگِ ترےَ سبھُ کوئی سو پروار سدھارنٹا ـ ـ15ـ ـ	----	ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥
اِہ بکھسِیس[1] کھسم[2] تے پاوا ـ ـ | [1]بخشِیس ـ [2]خصم ـ	----	ਇਹ ਬਖਸੀਸ ਖਸਮ ਤੇ ਪਾਵਾ ॥
آٹھ پہر کر جوڑِ دھِیاوا ـ ـ	----	ਆਠ ਪਹਰ ਕਰ ਜੋੜਿ ਧਿਆਵਾ ॥
نامُ جپی نامِ سہجِ سماوا نامُ نانک ملےَ اُچارنٹا ـ ـ16ـ ـ1ـ ـ6ـ ـ	----	ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥
مارُو مہلا[1] 5 ـ ـ | [1]محلا ـ	----	ਮਾਰੂ ਮਹਲਾ ੫ ॥
سُورتِ[1] دیکھِ ن بھُولُ گوارا ـ ـ | [1]صُورتِ ـ	----	ਸੂਰਤਿ ਦੇਖਿ ਨ ਭੂਲੁ ਗਵਾਰਾ ॥
مِتھن موہارا جھُوٹھُ پسارا ـ ـ	----	ਮਿਥਨ ਮੋਹਾਰਾ ਝੂਠੁ ਪਸਾਰਾ ॥
جگ مہِ کوئی رہنٹُ ن پائے نہچلُ ایکُ نارائِنٹا ـ ـ1ـ ـ	----	ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥
گُر پُورے کی پءُ سرنٹائی ـ ـ	----	ਗੁਰ ਪੂਰੇ ਕੀ ਪਉ ਸਰਣਾਈ ॥
موہُ سوگُ سبھُ بھرمُ مِٹائی ـ ـ	----	ਮੋਹੁ ਸੋਗੁ ਸਭੁ ਭਰਮੁ ਮਿਟਾਈ ॥
ایکو منّترُ دِرڑّائے اَئُکھدھُ سچُ نامُ رِد گائِنٹا ـ ـ2ـ ـ	----	ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥
جِسُ نامےَ کءُ ترسہِ بہُ دیوا ـ ـ	----	ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥
سگل بھگت جا کی کردے سیوا ـ ـ	Page# [1078]	ਸਗਲ ਭਗਤ ਜਾ ਕੀ ਕਰਦੇ ਸੇਵਾ ॥

اناتھا ناتھُ دِین دُکھ بھنّجنُ سو گُر پُورے تے پائِنٹا --3--	----	ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥
ہورُ دُیارا کوءِ ن سُوجھے --	----	ਹੋਰੁ ਦੁਆਰਾ ਕੋਇ ਨ ਸੂਝੈ ॥
ترِبھوݨ دھاوے تا کِچھُو ن بُوجھے --	----	ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥
ستِگُرُ ساہُ بھنّڈارُ نامُ جِسُ اِہُ رتنُ تِسَے تے پائِنٹا --4--	----	ਸਤਿਗੁਰੁ ਸਾਹੁ ਭੰਡਾਰੁ ਨਾਮੁ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥
جا کی دھُورِ کرے پُنِیتا --	----	ਜਾ ਕੀ ਧੂਰਿ ਕਰੇ ਪੁਨੀਤਾ ॥
سُرِ نر دیو ن پاوہِ مِیتا --	----	ਸੁਰਿ ਨਰ ਦੇਵ ਨ ਪਾਵਹਿ ਮੀਤਾ ॥
ستِ پُرکھُ ستِگُرُ پرمیسرُ جِسُ بھیٹت پارِ پرائِنٹا --5--	----	ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥
پارجاتُ لوڑہِ منِ پیارے --	----	ਪਾਰਜਾਤੁ ਲੋੜਹਿ ਮਨ ਪਿਆਰੇ ॥
کامدھینُ سوہی دربارے --	----	ਕਾਮਧੇਨੁ ਸੋਹੀ ਦਰਬਾਰੇ ॥
ترِپتِ سنّتوکھُ سیوا گُر پُورے نامُ کماءِ رسائِنٹا --6--	----	ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥
گُر کے سبدِ مرہِ پنّچ دھاتُو --	----	ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥
بھے پاربرہم ہووہِ نرملا تُو --	----	ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥
پارسُ جب بھیٹے گُرُ پُورا تا پارسُ پرسِ دِکھائِنٹا --7--	----	ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥
کئی بَیکُنّٹھ ناہی لوے لاگے --	----	ਕਈ ਬੈਕੁੰਠ ਨਾਹੀ ਲਵੈ ਲਾਗੇ ॥

مُکتِ بپڑی بھی گیانی تیاگے ـ ـ	----	ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥
ایکنٗکارُ ستگر تے پائیئےَ ہءُ بلِ بلِ گر درسائِنٹا ـ ـ8ـ ـ	----	ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥
گر کی سیو ن جانٹےَ کوئی ـ ـ	----	ਗੁਰ ਕੀ ਸੇਵ ਨ ਜਾਣੈ ਕੋਈ ॥
گُرُ پاربرّہمُ اگوچرُ سوئی ـ ـ	----	ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥
جِس نو لاءِ لئے سو سیوکُ جِسُ وڈبھاگ متھائِنٹا ـ ـ9ـ ـ	----	ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥
گر کی مِہما بید ن جانٹہِ ـ ـ	----	ਗੁਰ ਕੀ ਮਹਿਮਾ ਬੇਦ ਨ ਜਾਣਹਿ ॥
تُجھ مات سُنٹِ سُنٹِ وکھانٹہِ ـ ـ	----	ਤੁਛ ਮਾਤ ਸੁਣਿ ਸੁਣਿ ਵਖਾਣਹਿ ॥
پاربرّہم اپرنٗپر ستگُر جِسُ سِمرت منُ سِیتلائِنٹا ـ ـ10ـ ـ	----	ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥
جا کی سوءِ سُنٹی منُ جیوےَ ـ ـ	----	ਜਾ ਕੀ ਸੋਇ ਸੁਣੀ ਮਨੁ ਜੀਵੈ ॥
رِدےَ وسےَ تا ٹھنڈّھا تھیوےَ ـ ـ	----	ਰਿਦੈ ਵਸੈ ਤਾ ਠੰਢਾ ਥੀਵੈ ॥
گُرُ مُکھہُ الاۓ تا سوبھا پاۓ تِسُ جم کےَ پنّتھِ ن پائِنٹا ـ ـ11ـ ـ	----	ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥
سنّتن کی سرنٹائی پڑِیا ـ ـ	----	ਸੰਤਨ ਕੀ ਸਰਣਾਈ ਪੜਿਆ ॥
جی ءُ پرّانٹ دھنُ آگےَ دھرِیا ـ ـ	----	ਜੀਉ ਪ੍ਰਾਣ ਧਨੁ ਆਗੈ ਧਰਿਆ ॥
سیوا سُرتِ ن جانٹا کائی تُم کرہُ دِئیا کِرمائِنٹا ـ ـ12ـ ـ	----	ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥

نِرگُنڑ کءُ سنّگِ لیہُ رلاۓ --	----	ਨਿਰਗੁਣ ਕਉ ਸੰਗਿ ਲੇਹੁ ਰਲਾਏ ॥
کرِ کِرپا موہِ ٹہلےَ لاۓ --	----	ਕਰਿ ਕਿਰਪਾ ਮੋਹਿ ਟਹਲੈ ਲਾਏ ॥
پکھا پھیرءُ پِیسءُ سنّت آگےَ چرنڑ دھوءِ سُکھُ پائِنٹا --13--	----	ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥
بہُتُ دُیارے بھّرمِ بھّرمِ آئِیا --	----	ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥
تُمری کّرِپا تے تُم سرنڑائِیا --	----	ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥
سدا سدا سنّتہ سنّگِ راکھہُ ایہُ نام دانُ دیوائِنٹا --14--	----	ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥
بھۓ کّرِپال گُسائی میرے --	----	ਭਏ ਕ੍ਰਿਪਾਲ ਗੁਸਾਈ ਮੇਰੇ ॥
درسنُ پائِیا ستِگُر پُورے --	----	ਦਰਸਨੁ ਪਾਇਆ ਸਤਿਗੁਰ ਪੂਰੇ ॥
سُوکھ سہج سدا آننّدا نانک داس دسائِنٹا --15--2--7--	----	ਸੁਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥
مارُو سولہے مہلا[1] 5 | [1]محلا-	----	ਮਾਰੂ ਸੋਲਹੇ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سِمرےَ دھرتی ارُ آکاسا --	----	ਸਿਮਰੈ ਧਰਤੀ ਅਰੁ ਆਕਾਸਾ ॥
سِمرہِ چنّد سُورج گُنٹاسا --	----	ਸਿਮਰਹਿ ਚੰਦ ਸੂਰਜ ਗੁਣਤਾਸਾ ॥
پئُنڑ پانڑی بَیسنّتر سِمرہِ سِمرےَ سگل اُپارجنا --1--	----	ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥
سِمرہِ کھنّڈ دِیپ سبھِ لویا --	----	ਸਿਮਰਹਿ ਖੰਡ ਦੀਪ ਸਭਿ ਲੋਆ ॥

Page#
[1079]

ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
سِمرِہِ پاتال پُرِیِیا سچُ سوِیا ۔۔

ਸਿਮਰਹਿ ਖਾਣੀ ਸਿਮਰਹਿ ਬਾਣੀ
ਸਿਮਰਹਿ ਸਗਲੇ ਹਰਿ ਜਨਾ ॥੨॥
سِمرِہِ کھانڈ سِمرِہِ بانی
سِمرِہِ سگلے ہرِ جنا ۔۔2۔۔

ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥
سِمرِہِ بّرہمے بِسن مہیسا ۔۔

ਸਿਮਰਹਿ ਦੇਵਤੇ ਕੋੜਿ ਤੇਤੀਸਾ ॥
سِمرِہِ دیوتے کوڑِ تیتِیسا ۔۔

ਸਿਮਰਹਿ ਜਖ੍ਹ ਦੈਤ ਸਭਿ ਸਿਮਰਹਿ
ਅਗਨਤੁ ਨ ਜਾਈ ਜਸੁ ਗਨਾ ॥੩॥
سِمرِہِ جکھّیِ دَیت سبھِ سِمرِہِ
اگنتُ ن جائی جسُ گنا ۔۔3۔۔

ਸਿਮਰਹਿ ਪਸੁ ਪੰਖੀ ਸਭਿ ਭੂਤਾ ॥
سِمرِہِ پسُ پنّکھی سبھِ بھُوتا ۔۔

ਸਿਮਰਹਿ ਬਨ ਪਰਬਤ ਅਉਧੂਤਾ ॥
سِمرِہِ بن پربت ائُدھُوتا ۔۔

ਲਤਾ ਬਲੀ ਸਾਖ ਸਭ ਸਿਮਰਹਿ
ਰਵਿ ਰਹਿਆ ਸੁਆਮੀ ਸਭ ਮਨਾ ॥੪॥
لتا بلی ساکھ سبھ سِمرِہِ
روِ رہِیا سُیامی سبھ منا ۔۔4۔۔

ਸਿਮਰਹਿ ਥੂਲ ਸੂਖਮ ਸਭਿ ਜੰਤਾ ॥
سِمرِہِ تھُول سُوکھم سبھِ جنّتا ۔۔

ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
سِمرِہِ سِدھ سادھِک ہرِ منّتا ۔۔

ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ
ਸਗਲ ਭਵਨ ਕਾ ਪ੍ਰਭ ਧਨਾ ॥੫॥
گُپت پّرگٹ سِمرِہِ پّربھ میرے
سگل بھون کا پّربھ دھنا ۔۔5۔۔

ਸਿਮਰਹਿ ਨਰ ਨਾਰੀ ਆਸਰਮਾ ॥
سِمرِہِ نر ناری آسرما ۔۔

ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥
سِمرِہِ جاتِ[1] جوتِ سبھِ ورنا ۔۔ | [1]زاتِ۔

ਸਿਮਰਹਿ ਗੁਣੀ ਚਤੁਰ ਸਭਿ ਬੇਤੇ
ਸਿਮਰਹਿ ਰੈਣੀ ਅਰੁ ਦਿਨਾ ॥੬॥
سِمرِہِ گُنڑی چتُر سبھِ بیتے
سِمرِہِ رَینڑی ارُ دِنا ۔۔6۔۔

سِمرہِ گھڑی مُورت پل نِمکھا --	----	ਸਿਮਰਹਿ ਘੜੀ ਮੂਰਤ ਪਲ ਨਿਮਖਾ ॥
سِمرے کالُ اکالُ سُچِ سوچا --	----	ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
سِمرہِ سئُن ساسترّ سنّجوگا الکھُ ن لکھیئے اِکُ کھِنا --7--	----	ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥
کرن کراونہار سُیامی --	----	ਕਰਨ ਕਰਾਵਨਹਾਰ ਸੁਆਮੀ ॥
سگل گھٹا کے انترجامی --	----	ਸਗਲ ਘਟਾ ਕੇ ਅੰਤਰਜਾਮੀ ॥
کرِ کرِپا جِسُ بھگتی لاوہُ جنمُ پدارتھ سو جِنا --8--	----	ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥ ਸੋ ਜਿਨਾ ॥੮॥
جا کے مَنِ وُوٹھا پرّبھُ اپنا --	----	ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥
پُورے کرمِ گُر کا جپُ جپنا --	----	ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
سرب نِرنّترِ سو پرّبھُ جاتا بہُڑِ ن جونی بھرمِ رُنا --9--	----	ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥
گُر کا سبدُ وسے منِ جا کے --	----	ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥
دُکھُ دردُ بھرّمُ تا کا بھاگے --	----	ਦੁਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
سُوکھ سہج آنند نام رسُ انہد بانڑی سہج دھُنا --10--	----	ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
سو دھنونّتا جنِ پرّبھُ دھیائِیا --	----	ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥
سوپتونّتا جنِ سادھسنّگُ پائِیا --	----	ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥

پاربرہمُ جا کے مَنِ وُوٹھا سو پُور کرنّما نا چھِنا --11--	ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥
جلِ تھلِ مہیئلِ سُیامی سوئی --	ਜਲਿ ਥਲਿ ਮਹੀਅਲਿ ਸੁਆਮੀ ਸੋਈ ॥
اورُ ن کہیۓ دُوجا کوئی --	ਅਵਰੁ ਨ ਕਹੀਐ ਦੂਜਾ ਕੋਈ ॥
گُر گِیان انّجنِ کاٹِئو بھرَمُ سگلا اورُ ن دِسے ایک بِنا --12--	ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
اُوچے تے اُوچا دربارا --	ਊਚੇ ਤੇ ਊਚਾ ਦਰਬਾਰਾ ॥
کہنڑُ ن جائی انّتُ ن پارا --	ਕਹਣੁ ਨ ਜਾਈ ਅੰਤੁ ਨ ਪਾਰਾ ॥
گہِر گنّبھیر اتھاہ سُیامی اتُلُ ن جائی کِیا مِنا --13--	ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥
تُو کرتا تیرا سبھُ کِیا --	ਤੂ ਕਰਤਾ ਤੇਰਾ ਸਭੁ ਕੀਆ ॥
تُجھ بِنُ اورُ ن کوئی بِییا --	ਤੁਝ ਬਿਨੁ ਅਵਰੁ ਨ ਕੋਈ ਬੀਆ ॥
آدِ مدھِ انّتِ پربھُ تُوہے سگل پسارا تُم تنا --14--	ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥
جمدُوتُ تِسُ نِکٹِ ن آوے --	ਜਮਦੂਤੁ ਤਿਸੁ ਨਿਕਟਿ ਨ ਆਵੈ ॥
سادھسنّگِ ہرِ کِیرتنُ گاوے --	ਸਾਧਸੰਗਿ ਹਰਿ ਕੀਰਤਨੁ ਗਾਵੈ ॥
سگل منورتھ تا کے پُورن جو سروَنڑی پربھ کا جسُ سُنا --15--	ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਣਾ ॥੧੫॥
تُو سبھنا کا سبھُ کو تیرا --	ਤੂ ਸਭਨਾ ਕਾ ਸਭੁ ਕੋ ਤੇਰਾ ॥

ساچے ساہبِ[1] گہر گنّبھیرا -- | [1]صاحِب-	----	ਸਾਚੇ ਸਾਹਿਬ ਗਹਿਰ ਗੰਭੀਰਾ ॥
کہُ نانک سیئی جن اُوتم جو بھاوہِ سُیامی تُم منا	----	ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥
--8--1--16--		
مارُو مہلا[1] 5 -- | [1]محلا-	Page# [1080]	ਮਾਰੂ ਮਹਲਾ ੫ ॥
پّربھ سمرتھ سرب سُکھ دانا --	----	ਪ੍ਰਭ ਸਮਰਥ ਸਰਬ ਸੁਖ ਦਾਨਾ ॥
سِمرءُ نامُ ہوۂ مِہروانا --	----	ਸਿਮਰਉ ਨਾਮੁ ਹੋਹੁ ਮਿਹਰਵਾਨਾ ॥
ہرِ داتا جیء جنّت بھیکھاری جنُ بانْچھے جاچنّگنا --1--	----	ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥
ماگءُ جن دھُورِ پرم گتِ پاوءُ --	----	ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥
جنم جنم کی مَیلُ مِٹاوءُ --	----	ਜਨਮ ਜਨਮ ਕੀ ਮੈਲੁ ਮਿਟਾਵਉ ॥
دِیرگھ روگ مِٹہِ ہرِ اَئُکھدھِ ہرِ نرملِ راپےَ منّگنا --2--	----	ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥
سّرونْی سُݨءُ بِمل جسُ سُیامی --	----	ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥
ایکا اوٹ تجءُ بِکھُ کامی --	----	ਏਕਾ ਓਟ ਤਜਉ ਬਿਖੁ ਕਾਮੀ ॥
نِوِ نِوِ پاءِ لگءُ داس تیرے کرِ سُکّرِتُ ناہی سنّگنا --3--	----	ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥
رسنا گُݨ گاوےَ ہرِ تیرے --	----	ਰਸਨਾ ਗੁਣ ਗਾਵੈ ਹਰਿ ਤੇਰੇ ॥
مِٹہِ کماتے اوگُݨ میرے --	----	ਮਿਟਹਿ ਕਮਾਤੇ ਅਵਗੁਣ ਮੇਰੇ ॥

سِمرِ سِمرِ سُیامی منُ جِیوے پنّچ دُوت تجِ تنّگنا ۔۔4۔۔	----	ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥
چرن کمل جپ بوہِتھِ چرِیئے ۔۔	----	ਚਰਨ ਕਮਲ ਜਪਿ ਬੋਹਿਥਿ ਚਰੀਐ ॥
سنّتسنّگ مِلِ ساگرُ ترِیئے ۔۔	----	ਸੰਤਸੰਗਿ ਮਿਲਿ ਸਾਗਰੁ ਤਰੀਐ ॥
ارچا بنّدن ہرِ سمت نِواسی باہُڑِ جونِ ن ننّگنا ۔۔5۔۔	----	ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥
داس داسن کو کرِ لیہُ گوپالا[1] ۔۔ | [1]گوپالا۔	----	ਦਾਸ ਦਾਸਨ ਕੋ ਕਰਿ ਲੇਹੁ ਗੁੋਪਾਲਾ ॥
کرِپا نِدھان دِین دئِیالا ۔۔	----	ਕ੍ਰਿਪਾ ਨਿਧਾਨ ਦੀਨ ਦਇਆਲਾ ॥
سکھا سہائی پُورن پرمیسُر مِلُ کدے ن ہووی بھنّگنا ۔۔6۔۔	----	ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥
منُ تنُ ارپِ دھری ہرِ آگے ۔۔	----	ਮਨੁ ਤਨੁ ਅਰਪਿ ਧਰੀ ਹਰਿ ਆਗੈ ॥
جنم جنم کا سوئِیا جاگے ۔۔	----	ਜਨਮ ਜਨਮ ਕਾ ਸੋਇਆ ਜਾਗੈ ॥
جِس کا سا سوئی پ٘رتِپالکُ ہتِ تِیاگی ہئُمےَ ہنّتنا ۔۔7۔۔	----	ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥
جلِ تھلِ پُورن انّترجامی ۔۔	----	ਜਲਿ ਥਲਿ ਪੂਰਨ ਅੰਤਰਜਾਮੀ ॥
گھٹِ گھٹِ روِیا اچھل سُیامی ۔۔	----	ਘਟਿ ਘਟਿ ਰਵਿਆ ਅਛਲ ਸੁਆਮੀ ॥
بھرم بھیِتِ کھوئی گُرِ پُورے ایکُ روِیا سربنّگنا ۔۔8۔۔	----	ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥
جت کت پیکھءُ پ٘ربھ سُکھ ساگر ۔۔	----	ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥

ہرِ توٹِ بھنّڈار ناہی رتناگر ـ ـ	----	ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥
اگہ اگاہ کِچھُ مِتِ نہی پائیۓ سو بُوجھے جِسُ کِرپنّگنا ـ ـ9ـ ـ	----	ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥
چھاتی سِیتل منُ تنُ ٹھنّڈھا ـ ـ	----	ਛਾਤੀ ਸੀਤਲ ਮਨੁ ਤਨੁ ਠੰਢਾ ॥
جنم مرݨ کی مِٹوی ڈنّجھا ـ ـ	----	ਜਨਮ ਮਰਣ ਕੀ ਮਿਟਵੀ ਡੰਝਾ ॥
کرُ گہِ کاڈھِ لیئے پّربھِ اپُنے امِءُ دھارِ دِّرسٹنّگنا ـ ـ10ـ ـ	----	ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਉ ਧਾਰਿ ਦ੍ਰਿਸਟੰਗਨਾ ॥੧੦॥
ایکو ایکُ روِیا سبھ ٹھائی ـ ـ	----	ਏਕੋ ਏਕੁ ਰਵਿਆ ਸਭ ਠਾਈ ॥
تِسُ بِنُ دُوجا کوئی ناہی ـ ـ	----	ਤਿਸੁ ਬਿਨੁ ਦੂਜਾ ਕੋਈ ਨਾਹੀ ॥
آدِ مدھِ انّتِ پّربھُ روِیا تّرِسن بُجھی بھرمنّگنا ـ ـ11ـ ـ	----	ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥
گُرُ پرمیسرُ گُرُ گوبِنّدُ ـ ـ	----	ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥
گُرُ کرتا گُرُ سد بکھسنّدُ[1] ـ ـ	----	ਗੁਰੁ ਕਰਤਾ ਗੁਰੁ ਸਦ ਬਖਸੰਦੁ ॥
گُر جپُ جاپِ جپت پھلُ پائِیا گِیان دِیپکُ سنّت سنّگنا ـ ـ12ـ ـ	----	ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥
جو پیکھا سو سبھُ کِچھُ سُیامی ـ ـ	----	ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥
جو سُنڑا سو پّربھ کی بانی ـ ـ	----	ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥
جو کِینو سو تُمہِ کرائِئو سرݨِ سہائی سنّتہ تنا ـ ـ13ـ ـ	----	ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥

1. بخشنّدـ

جاچکُ جاچےَ تُمہِ ارادھےَ ۔۔	----	ਜਾਚਕੁ ਜਾਚੈ ਤੁਮਹਿ ਅਰਾਧੈ ॥
پتِت پاون پُورن پرّبھ سادھےَ ۔۔	----	ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥
ایکو دانُ سرب سُکھ گُݨ ندھِ آن منّگن نِہکنّچنا ۔۔14۔۔	----	ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥
کائِیا پاتّرُ پرّبھُ کرݨیہارا ۔۔	----	ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥
لگی لاگِ سنّت سنّگارا ۔۔	Page# [1081]	ਲਗੀ ਲਾਗਿ ਸੰਤ ਸੰਗਾਰਾ ॥
نِرمل سوءِ بݨی ہرِ باݨی منُ نامِ مجِیٹھےَ رنّگنا ۔۔15۔۔	----	ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥
سولہ کلا سنّپُورن پھلِیا ۔۔	----	ਸੋਲਹ ਕਲਾ ਸੰਪੂਰਨ ਫਲਿਆ ॥
انت کلا ہوءِ ٹھاکُرُ چڑِیا ۔۔	----	ਅਨਤ ਕਲਾ ਹੋਇ ਠਾਕੁਰੁ ਚੜਿਆ ॥
اند بِنود ہرِ نامِ سُکھ نانک انّمرِت رسُ ہرِ بھُنّچنا ۔۔16۔۔2۔۔9۔۔	----	ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥
مارُو سولہے مہلا[1] 5 | [1]محلا۔	----	ਮਾਰੂ ਸੋਲਹੇ ਮਹਲਾ ੫
ੴ ستِگُر پرّسادِ ۔۔	----	ੴ ਸਤਿਗੁਰ ਪ੍ਰਸਾਦਿ ॥
تُو ساہِبُ[1] ہءُ سیوکُ کیِتا ۔۔ | [1]صاحِبُ۔	----	ਤੂ ਸਾਹਿਬੁ ਹਉ ਸੇਵਕੁ ਕੀਤਾ ॥
جیءُ پِنّڈُ سبھُ تیرا دِیتا ۔۔	----	ਜੀਉ ਪਿੰਡੁ ਸਭੁ ਤੇਰਾ ਦੀਤਾ ॥
کرن کراون سبھُ تُوہےَ تُوہےَ ہےَ ناہی کِچھُ اساڑا ۔۔1۔۔	----	ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥
تُمہِ پٹھاۓ تا جگ مہِ آۓ ۔۔	----	ਤੁਮਹਿ ਪਠਾਏ ਤਾ ਜਗ ਮਹਿ ਆਏ ॥

جو تُدھُ بھاݨا سے کرم کماۓ ـ ـ	----	ਜੋ ਤੁਧੁ ਭਾਣਾ ਸੇ ਕਰਮ ਕਮਾਏ ॥
تُجھ تے باہرِ کِچھُو ن ہویا تا بھی ناہی کِچھُ کاڑا ـ ـ2ـ ـ	----	ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥
اُوہا ہُکمُ[1] تُمارا سُݨیۓَ ـ ـ | [1]حُکمُ ـ	----	ਊਹਾ ਹੁਕਮੁ ਤੁਮਾਰਾ ਸੁਣੀਐ ॥
اِیہا ہرِ جسُ تیرا بھݨیۓَ ـ ـ	----	ਈਹਾ ਹਰਿ ਜਸੁ ਤੇਰਾ ਭਣੀਐ ॥
آپے لیکھ الکھےَ آپے تُم سِءُ ناہی کِچھُ جھاڑا ـ ـ3ـ ـ	----	ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥
تُو پِتا سبھِ بارِک تھارے ـ ـ	----	ਤੂ ਪਿਤਾ ਸਭਿ ਬਾਰਿਕ ਥਾਰੇ ॥
جِءُ کھیلاوہِ تِءُ کھیلݨہارے ـ ـ	----	ਜਿਉ ਖੇਲਾਵਹਿ ਤਿਉ ਖੇਲਣਹਾਰੇ ॥
اُجھڑ مارگُ سبھُ تُم ہی کینا چلےَ ناہی کو ویپاڑا ـ ـ4ـ ـ	----	ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥
اِکِ بَیساءِ رکھے گرِہ انّترِ ـ ـ	----	ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥
اِکِ پٹھاۓ دیس دِسنّترِ ـ ـ	----	ਇਕਿ ਪਠਾਏ ਦੇਸ ਦਿਸੰਤਰਿ ॥
اِک ہی کءُ گھاسُ اِک ہی کءُ راجا اِن مہِ کہیۓَ کِیا کُوڑا ـ ـ5ـ ـ	----	ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥
کون سُ مُکتی کون سُ نرکا ـ ـ	----	ਕਵਨ ਸੁ ਮੁਕਤੀ ਕਵਨ ਸੁ ਨਰਕਾ ॥
کونُ سَیساری کونُ سُ بھگتا ـ ـ	----	ਕਵਨੁ ਸੈਸਾਰੀ ਕਵਨੁ ਸੁ ਭਗਤਾ ॥
کون سُ دانا کونُ سُ ہوچھا کون سُ سُرتا کونُ جڑا ـ ـ6ـ ـ	----	ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥

ہُکمے[1] مُکتی ہُکمے[2] نرکا -- | [1]حُکمے- [2]حُکمے-	----	ਹੁਕਮੇ ਮੁਕਤੀ ਹੁਕਮੇ ਨਰਕਾ ॥
ہُکمِ[1] سَیساری ہُکمے[2] بھگتا -- | [1]حُکمِ- [2]حُکمے-	----	ਹੁਕਮਿ ਸੈਸਾਰੀ ਹੁਕਮੇ ਭਗਤਾ ॥
ہُکمے[1] ہوچھا ہُکمے[2] دانا دُوجا ناہی اورُ دھڑا --7-- | [1]حُکمے- [2]حُکمے-	----	ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥
ساگرُ کِینا اتِ تُم بھارا --	----	ਸਾਗਰੁ ਕੀਨਾ ਅਤਿ ਤੁਮ ਭਾਰਾ ॥
اِکِ کھڑے رساتلِ کرِ منمُکھ گاوارا --	----	ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥
اِکنا پارِ لنّگھاوہِ آپے ستِگُرُ جِن کا سچُ بیڑا --8--	----	ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥
کئُتکُ کالُ اِہُ ہُکمِ[1] پٹھائِیا -- | [1]حُکمِ-	----	ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥
جیء جنّت اوپاءِ سمائِیا --	----	ਜੀਅ ਜੰਤ ਉਪਾਇ ਸਮਾਇਆ ॥
ویکھےَ وِگسےَ سبھِ رنّگ مانٹے رچنُ کِینا اِکُ آکھاڑا --9--	----	ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥
وڈا ساہِبُ[1] وڈی نائی -- | [1]صاحِبُ-	----	ਵਡਾ ਸਾਹਿਬੁ ਵਡੀ ਨਾਈ ॥
وڈ داتارُ وڈی جِسُ جائی --	----	ਵਡ ਦਾਤਾਰੁ ਵਡੀ ਜਿਸੁ ਜਾਈ ॥
اگم اگوچرُ بیئنّت اتولا ہےَ ناہی کِچھُ آہاڑا --10--	----	ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥
کِیمتِ[1] کوءِ ن جانٹےَ دُوجا -- | [1]قیمتِ-	----	ਕੀਮਤਿ ਕੋਇ ਨ ਜਾਣੈ ਦੂਜਾ ॥
آپے آپِ نِرنّجن پُوجا --	----	ਆਪੇ ਆਪਿ ਨਿਰੰਜਨ ਪੂਜਾ ॥

آپِ سُ گِیانی آپِ دھِیانی آپِ ستوںّتا اتِ گاڑا ۔۔11۔۔	----	ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥
کیتڑِیا دِن گُپتُ کہاِئیا ۔۔	----	ਕੇਤੜਿਆ ਦਿਨ ਗੁਪਤੁ ਕਹਾਇਆ ॥
کیتڑِیا دِن سُنّنِ سماِئیا ۔۔	----	ਕੇਤੜਿਆ ਦਿਨ ਸੁੰਨਿ ਸਮਾਇਆ ॥
کیتڑِیا دِن دھُنّدھوکارا آپے کرتا پرگٹڑا ۔۔12۔۔	----	ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥
آپے سکتی سبلُ کہاِئیا ۔۔	----	ਆਪੇ ਸਕਤੀ ਸਬਲੁ ਕਹਾਇਆ ॥
آپے سُورا امرُ چلاِئیا ۔۔	----	ਆਪੇ ਸੂਰਾ ਅਮਰੁ ਚਲਾਇਆ ॥
آپے سِو ورتاِئیٔنُ انّترِ آپے سِیتلُ ٹھارُ گڑا ۔۔13۔۔	Page# [1082]	ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥
جِسہِ نِواجے[1] گُرمُکھِ ساجے ۔۔ | [1]نِوازے۔	----	ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥
نامُ وسےَ تِسُ انہد واجے ۔۔	----	ਨਾਮੁ ਵਸੈ ਤਿਸੁ ਅਨਹਦ ਵਾਜੇ ॥
تِس ہی سُکھُ تِس ہی ٹھُکرائی تِسہِ ن آوےَ جمُ نیڑا ۔۔14۔۔	----	ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ ॥੧੪॥
کِیمتِ[1] کاگد کہی ن جائی ۔۔ | [1]قیمتِ۔	----	ਕੀਮਤਿ ਕਾਗਦ ਕਹੀ ਨ ਜਾਈ ॥
کہُ نانک بیئنّت گُسائی ۔۔	----	ਕਹੁ ਨਾਨਕ ਬੇਅੰਤ ਗੁਸਾਈ ॥
آدِ مدھِ انّتِ پرّبھُ سوئی ہاتھِ تسےَ کےَ نیبیڑا ۔۔15۔۔	----	ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥੧੫॥
تِسہِ سرِیکُ[1] ناہی رے کوئی ۔۔ | [1]شرِیکُ۔	----	ਤਿਸਹਿ ਸਰੀਕੁ ਨਾਹੀ ਰੇ ਕੋਈ ॥

کِس ہی بُتے جباب ن ہوئی --	----	ਕਿਸ ਹੀ ਬੁਤੈ ਜਬਾਬੁ ਨ ਹੋਈ ॥
نانک کا پّربھُ آپے آپے کرِ کرِ ویکھےَ چوج کھڑا --10--1--16--	----	ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥
مارُو مہلا[1] 5 -- | محلا[1]	----	ਮਾਰੂ ਮਹਲਾ ੫ ॥
اچُت پاربّرہم پریسرُ انّترجامی --	----	ਅਚੁਤ ਪਾਰਬ੍ਰਹਮ ਪਰਮੇਸਰੁ ਅੰਤਰਜਾਮੀ ॥
مدھُسُودن دامودر سُیامی --	----	ਮਧੁਸੂਦਨ ਦਾਮੋਦਰ ਸੁਆਮੀ ॥
رِکھیکیس گووردھن دھاری مُرلی منوہر ہرِ رنّگا --1--	----	ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥
موہن مادھو کرِسّن مُرارے --	----	ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥
جگدِیسرُ ہرِ جیءُ اسُر سنّگھارے --	----	ਜਗਦੀਸਰੁ ਹਰਿ ਜੀਉ ਅਸੁਰ ਸੰਘਾਰੇ ॥
جگجیون ابِناسی ٹھاکُر گھٹ گھٹ واسی ہےَ سنّگا --2--	----	ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥
دھرنیدھر اِیس نرسِنّگھ نارائِݨ --	----	ਧਰਣੀਧਰ ਈਸ ਨਰਸਿੰਘ ਨਾਰਾਇਣ ॥
داڑا اگرے پرِتھمِ دھرائِݨ --	----	ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥
باون رُوپُ کیِیا تُدھُ کرتے سبھ ہی سیتی ہےَ چنّگا --3--	----	ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥
سّری رامچنّد جِسُ رُوپُ ن ریکھِیا --	----	ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥
بنوالی چکّرپاݨِ درسِ انُوپِیا --	----	ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥

سہس نیتّر مُورتِ ہے سہسا اِکُ داتا سبھ ہےَ منّگا --4--	----	ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥
بھگتِ وچھلُ اناتھہ ناتھے --	----	ਭਗਤਿ ਵਛਲੁ ਅਨਾਥਹ ਨਾਥੇ ॥
گوپی ناتھُ سگل ہےَ ساتھے --	----	ਗੋਪੀ ਨਾਥੁ ਸਗਲ ਹੈ ਸਾਥੇ ॥
باسُدیو نِرنّجن داتے برنِ ن ساکءُ گُنڑ انّگا --5--	----	ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥੫॥
مُکنّد منوہر لکھمی نارائِنڑ --	----	ਮੁਕੰਦ ਮਨੋਹਰ ਲਖਮੀ ਨਾਰਾਇਣ ॥
دّروپتی لجا نِوارِ اُدھارنڑ --	----	ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥
کملاکنّت کرہِ کنّتوہل اند بِنودی نِہسنّگا --6--	----	ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥
اموگھ درسن آجُونی سنّبھءُ --	----	ਅਮੋਘ ਦਰਸਨ ਆਜੂਨੀ ਸੰਭਉ ॥
اکال مُورتِ جِسُ کدے ناہی کھءُ --	----	ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥
اِبناسی ابگت اگوچر سبھُ کُچھُ تُجھ ہی ہے لگا --7--	----	ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥
سّریرنّگ بَیکُنّٹھ کے واسی --	----	ਸ੍ਰੀਰੰਗ ਬੈਕੁੰਠ ਕੇ ਵਾਸੀ ॥
مچھُ کچھُ کُورمُ آگیا اَئُتراسی --	----	ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥
کیسو چلت کرہِ نِرالے کیتا لوڑہِ سو ہوئِگا --8--	----	ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥
نِراہاری نِرویرُ سمائِیا --	----	ਨਿਰਾਹਾਰੀ ਨਿਰਵੈਰੁ ਸਮਾਇਆ ॥

دھارِ کھیلُ چترُبھجُ کہائِیا --	----	ਧਾਰਿ ਖੇਲੁ ਚਤੁਰਭੁਜੁ ਕਹਾਇਆ ॥
ساول سُنّدر رُوپ بݨاوہِ بیݨُ سُنت سبھ موہَیگا --9--	----	ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥
بنمالاۓبھُوکھن کمل نَین --	----	ਬਨਮਾਲਾ ਬਿਭੂਖਨ ਕਮਲ ਨੈਨ ॥
سُنّدر کُنّڈل مُکٹ بَین --	----	ਸੁੰਦਰ ਕੁੰਡਲ ਮੁਕਟ ਬੈਨ ॥
سنّکھ چکّر گدا ہےَ دھاری مہا سارتھی ستسنّگا --10--	----	ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥
پِیت پِیتنّبر تّرِبھوݨ دھݨی --	----	ਪੀਤ ਪੀਤੰਬਰ ਤ੍ਰਿਭਵਣ ਧਣੀ ॥
جگنّناتھُ گوپالُ مُکھِ بھݨی --	----	ਜਗੰਨਾਥੁ ਗੋਪਾਲੁ ਮੁਖਿ ਭਣੀ ॥
سارِنّگدھر بھگوان بیٹھُلا مےَ گݨت ن آوےَ سربنّگا --11--	----	ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥
نِہکنّٹکُ نِہکیولُ کہِیئےَ --	----	ਨਿਹਕੰਟਕੁ ਨਿਹਕੇਵਲੁ ਕਹੀਐ ॥
دھننّجےَ جلِ تھلِ ہےَ مہِیئےَ --	----	ਧਨੰਜੈ ਜਲਿ ਥਲਿ ਹੈ ਮਹੀਐ ॥
مِرت لوک پئِیال سمِیپت استھِر تھانُ جِسُ ہےَ ابھگا --12--	----	ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
پِتت پاون دُکھ بھےَ بھنّجنُ --	Page# [1083]	ਪਤਿਤ ਪਾਵਨ ਦੁਖ ਭੈ ਭੰਜਨੁ ॥
اہنّکار نِوارݨُ ہےَ بھو کھنّڈنُ --	----	ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
بھگتی توکھِت دِین کرِپالا گُݨے ن کِت ہی ہےَ بھِگا --13--	----	ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥

نِرنّکار اچھل اڈولو --	----	ਨਿਰੰਕਾਰੁ ਅਛਲ ਅਡੋਲੋ ॥
جوتِ سرُوپی سبھُ جگ مئُلو --	----	ਜੋਤਿ ਸਰੂਪੀ ਸਭੁ ਜਗੁ ਮਉਲੋ ॥
سو ملےَ جِسُ آپِ مِلاۓ آپہُ کوءِ ن پاوَیگا --14--	----	ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥
آپے گوپی آپے کانا --	----	ਆਪੇ ਗੋਪੀ ਆਪੇ ਕਾਨਾ ॥
آپے گئُو چراوے بانا --	----	ਆਪੇ ਗਊ ਚਰਾਵੈ ਬਾਨਾ ॥
آپِ اُپاوہِ آپِ کھپاوہِ تُدھُ لیپُ نہی اِکُ تِلُ رنّگا --15--	----	ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥
ایکَ جیِہ گُنّ کون بکھانےَ --	----	ਏਕ ਜੀਹ ਗੁਣ ਕਵਨ ਬਖਾਨੈ ॥
سہس پھنی سیکھ انّتُ ن جانےَ --	----	ਸਹਸ ਫਨੀ ਸੇਖ ਅੰਤੁ ਨ ਜਾਨੈ ॥
نوتن نام جپےَ دِنُ راتی اِکُ گُنُّ ناہی پ٘ربھ کہِ سنّگا --16--	----	ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥
اوٹ گہی جگت پِت سرنّائیا --	----	ਓਟ ਗਹੀ ਜਗਤ ਪਿਤ ਸਰਣਾਇਆ ॥
بھےَ بھئِیانک جمدُوت دُتر ہے مائِیا --	----	ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
ہوہُ ک٘رِپال اِچھا کرِ راکھہُ سادھ سنّتن کے سنّگِ سنّگا --17--	----	ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥
د٘رِسٹمان ہے سگل مِتھینا --	----	ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥
اِکُ ماگءُ دانُ گوبِد سنّت رینا --	----	ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥

مستکِ لائِ پرم پدُ پاوءُ جِسُ پرٗاپتِ سو پاوَیگا --18--	----	ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
جِن کءُ کرِپا کری سُکھداتے --	----	ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
تِن سادھوُ چرنْ لے رِدےَ پراتے --	----	ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥
سگل نام نِدھانُ تِن پائِیا انہد سبد منِ واجنگا --19--	----	ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥
کِرتم نام کتھے تیرے جِہبا --	----	ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ستِ نامُ تیرا پرا پوُربلا --	----	ਸਤਿ ਨਾਮੁ ਤੇਰਾ ਪਰਾ ਪੂਰਬਲਾ ॥
کہُ نانک بھگت پۓ سرنْائی دیہُ درسُ منِ رنّگُ لگا --20--	----	ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
تیری گتِ مِتِ توُہے جانْہِ --	----	ਤੇਰੀ ਗਤਿ ਮਿਤਿ ਤੂਹੈ ਜਾਣਹਿ ॥
توُ آپے کتھہِ تےَ آپ وکھانْہِ --	----	ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
نانک داسُ داسن کو کرِیئہُ ہرِ بھاوےَ داسا راکھُ سنّگا --11--2--21--	----	ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
مارُو مہلا[1] 5 -- | محلا[1]-	----	ਮਾਰੂ ਮਹਲਾ ੫ ॥
الہ اگم کھُدائی[1] بنّدے -- | خُدائِ[1]-	----	ਅਲਹ ਅਗਮ ਖੁਦਾਈ ਬੰਦੇ ॥
چھوڈِ کھیال[1] دُنیا کے دھنّدھے -- | خِیال[1]-	----	ਛੋਡਿ ਖਿਆਲ ਦੁਨੀਆ ਕੇ ਧੰਧੇ ॥

ہوءِ پےَ کھاکُ[1] پھکِیرُ[2] مُساپھرُ[3]
اِہُ درویسُ[4] کبُولُ[5] درا ـــ1ــ | [1]خاکُ۔
[2]فقِیرُ۔ [3]مُسافرُ۔ [4]درویشُ۔ [5]قبُولُ۔

ਹੋਇ ਪੈ ਖਾਕ ਫਕੀਰ ਮੁਸਾਫਰੁ
ਇਹੁ ਦਰਵੇਸੁ ਕਬੂਲੁ ਦਰਾ ॥੧॥

سچُ نِواج[1] یکِین[2] مُسلا[3] ــ | [1]نِواز۔ [2]یقِین۔
[3]مُصلا۔

ਸਚੁ ਨਿਵਾਜ ਯਕੀਨ ਮੁਸਲਾ ॥

منسا مارِ نِوارِہُ آسا[1] ــ | [1]آ◌صا۔

ਮਨਸਾ ਮਾਰਿ ਨਿਵਾਰਿਹੁ ਆਸਾ ॥

دیہ مسِیتِ منُ مئُلاݨا
کلم[1] کھُدائی[2] پاکُ کھرا ـــ2ــ | [1]قلم۔
[2]خُدائی۔

ਦੇਹ ਮਸੀਤਿ ਮਨੁ ਮਉਲਾਣਾ
ਕਲਮ ਖੁਦਾਈ ਪਾਕੁ ਖਰਾ ॥੨॥

سرا[1] سرِیئتِ[2] لے کنّماوہُ ــ | [1]شرا۔
[2]شرِیئتِ۔

ਸਰਾ ਸਰੀਅਤਿ ਲੇ ਕੰਮਾਵਹੁ ॥

ترِیکتِ[1] ترک کھوجِ ٹولاوہُ ــ | [1]طرِیقتِ۔

ਤਰੀਕਤਿ ਤਰਕ ਖੋਜਿ ਟੋਲਾਵਹੁ ॥

مارپھتِ[1] منُ مارہُ ابدالا
مِلہُ ہکِیکتِ[2] جِتُ پھِرِ ن مرا ـــ3ــ |
[1]مارفتِ۔ [2]حقِیقتِ۔

ਮਾਰਫਤਿ ਮਨੁ ਮਾਰਹੁ ਅਬਦਾਲਾ
ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥

کُرانڑُ[1] کتیب دِل ماہِ کماہی ــ | [1]قُرانڑُ۔

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥

دس ائُرات رکھہُ بد راہی ــ

ਦਸ ਅਉਰਾਤ ਰਖਹੁ ਬਦ ਰਾਹੀ ॥

پنّج مرد سِدکِ[1] لے بادھہُ
کھَیرِ سبُوری[2] کبُول[3] پرا ـــ4ــ | [1]صِدقِ۔
[2]صبُوری۔ [3]قبُول۔

ਪੰਚ ਮਰਦ ਸਿਦਕਿ ਲੇ ਬਾਧਹੁ
ਖੈਰਿ ਸਬੂਰੀ ਕਬੂਲ ਪਰਾ ॥੪॥

مکا[1] مِہر
روجا[2] پےَ کھاکا ـــ | [1]مقا۔ [2]روزا۔

ਮਕਾ ਮਿਹਰ
ਰੋਜਾ ਪੈ ਖਾਕਾ ॥

بھِستُ پِیر لپھج[1]
کماءِ انّداجا[2] ـــ | [1]الفز۔ [2]انّدازا۔

ਭਿਸਤੁ ਪੀਰ ਲਫਜ
ਕਮਾਇ ਅੰਦਾਜਾ ॥

ہُور[1] نُور مُسکُ[2] کھُدائِیا[3]
بنّدگی الہ آلا ہُجرا[4] ـــ5ـــ | [1]حُور۔ [2]مُشکُ۔
[3]خُدائِیا۔ [4]حُجرا۔

ਹੂਰ ਨੂਰ ਮੁਸਕੁ ਖੁਦਾਇਆ
ਬੰਦਗੀ ਅਲਹ ਆਲਾ ਹੁਜਰਾ ॥੫॥

سچُ کماوےَ سوئی کاجی[1] ـــ | [1]قاضی۔

ਸਚੁ ਕਮਾਵੈ ਸੋਈ ਕਾਜੀ ॥

Page#
[1084]

جو دِلُ سودھےَ سوئی ہاجی ـــ

ਜੋ ਦਿਲੁ ਸੋਧੈ ਸੋਈ ਹਾਜੀ ॥

سو مُلا ملئُون[1] نِوارےَ
سو درویسُ[2] جِسُ سِپھتِ[3] دھرا ـــ6ـــ |
[1]ملعُون۔ [2]درویشُ۔ [3]صِفتِ۔

ਸੋ ਮੁਲਾ ਮਲਊਨ ਨਿਵਾਰੈ
ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥

سبھے وکھت سبھے کرِ ویلا ـــ

ਸਭੇ ਵਖਤ ਸਭੇ ਕਰਿ ਵੇਲਾ ॥

کھالکُ[1] یادِ دِلےَ مہِ مئُلا ـــ | [1]خالقُ۔

ਖਾਲਕੁ ਯਾਦਿ ਦਿਲੈ ਮਹਿ ਮਉਲਾ ॥

تسبی یادِ کرہُ دس مردنُ
سُنّتِ سِیلُ بنّدھانِ برا ـــ7ـــ

ਤਸਬੀ ਯਾਦਿ ਕਰਹੁ ਦਸ ਮਰਦਨੁ
ਸੁੰਨਤਿ ਸੀਲੁ ਬੰਧਾਨਿ ਬਰਾ ॥੭॥

دِل مہِ جانہُ سبھ پھِلہالا[1] ـــ | [1]فِلحالا۔

ਦਿਲ ਮਹਿ ਜਾਨਹੁ ਸਭ ਫਿਲਹਾਲਾ ॥

کھِلکھانا[1] بِرادر ہمُو جنجّالا[2] ـــ | [1]خِلخانا۔ [2]زنجّالا۔

ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥

مِیر ملک اُمرے پھانائِیا ایک مُکام[1] کھُداءِ[2] درا ــ8ــ | [1]مُقام۔ [2]خُداءِ۔	----	ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥
اولِ سِپھتِ[1] دُوجی سابُوری[2] ــ | [1]صِفتِ۔ [2]صابُوری۔	----	ਅਵਲਿ ਸਿਫਤਿ ਦੂਜੀ ਸਾਬੂਰੀ ॥
تیجےَ ہلیمی چئُتھےَ کھَیری ــ	----	ਤੀਜੈ ਹਲੇਮੀ ਚਉਥੈ ਖੈਰੀ ॥
پنّجوےَ پنّجے اِکتُ مُکامےَ[1] ایہِ پنّجِ وکھت تیرے اپرپرا ــ9ــ | [1]مُقامےَ۔	----	ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
سگلی جانِ کرہُ مئُدِیپھا ــ	----	ਸਗਲੀ ਜਾਨਿ ਕਰਹੁ ਮਉਦੀਫਾ ॥
بد امل[1] چھوڈِ کرہُ ہتھِ کُوجا ــ | [1]عمل۔	----	ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥
کھُداءِ[1] ایکُ بُجھِ دیوہُ بانْگاں بُرگُو[2] برکھُردار[3] کھرا ــ10ــ | [1]خُداءِ۔ [2]بُرغُو۔ [3]برخُردار۔	----	ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥
ہکُ[1] ہلالُ[2] بکھورہُ[3] کھاݨا ــ | [1]حقُ۔ [2]حلالُ۔ [3]بخورہُ۔	----	ਹਕੁ ਹਲਾਲੁ ਬਖੋਰਹੁ ਖਾਣਾ ॥
دِل درِیِیاءُ دھووہُ مَیلاݨا ــ	----	ਦਿਲ ਦਰੀਆਉ ਧੋਵਹੁ ਮੈਲਾਣਾ ॥
پِیرُ پچھاݨےَ بھِستی سوئی اجرائیلُ[1] ن دوج[2] ٹھرا ــ11ــ | [1]عزرائیلُ۔ [2]دوز۔	----	ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥
کائِیا کِردار ائُرت یکِینا[1] ــ | [1]یقِینا۔	----	ਕਾਇਆ ਕਿਰਦਾਰ ਅਉਰਤ ਯਕੀਨਾ ॥

رنگ تماسے[1] مانڑِ ہکینا[2] -- | [1]تماشے- [2]حقینا-

ਰੰਗ ਤਮਾਸੇ ਮਾਣਿ ਹਕੀਨਾ ॥

ناپاک پاکُ کرِ ہدُورِ[1] ہدِیسا[2]
سابت سُورتِ[3] دستار سِرا --12-- |
[1]حدُورِ- [2]حدِیسا- [3]صُورتِ-

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ
ਸਾਬਤ ਸੂਰਤਿ ਦਸਤਾਰ ਸਿਰਾ ॥੧੨॥

مُسلمانڑُ موم دِل ہووے --

ਮੁਸਲਮਾਣੁ ਮੋਮ ਦਿਲ ਹੋਵੈ ॥

انّتر کی ملُ دِل تے دھووے --

ਅੰਤਰ ਕੀ ਮਲੁ ਦਿਲ ਤੇ ਧੋਵੈ ॥

دُنیا رنگ ن آوے نیڑے
جِءُ کُسم پاٹُ گھِءُ پاکُ ہرا --13--

ਦੁਨੀਆ ਰੰਗ ਨ ਆਵੈ ਨੇੜੈ
ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥

جا کءُ مِہر مِہر مِہروانا --

ਜਾ ਕਉ ਮਿਹਰ ਮਿਹਰ ਮਿਹਰਵਾਨਾ ॥

سوئی مردُ مردُ مردانا --

ਸੋਈ ਮਰਦੁ ਮਰਦੁ ਮਰਦਾਨਾ ॥

سوئی سیکھُ مسائِکُ[1] ہاجی
سو بنّدا جِسُ نجرِ[2] نرا --14-- | [1]مشائِکُ-
[2]نظرِ-

ਸੋਈ ਸੇਖੁ ਮਸਾਇਕੁ ਹਾਜੀ
ਸੋ ਬੰਦਾ ਜਿਸੁ ਨਜਰਿ ਨਰਾ ॥੧੪॥

کُدرتِ[1] کادرِ[2] کرنڑ کریما -- | [1]قُدرتِ- [2]قادر-

ਕੁਦਰਤਿ ਕਾਦਰ ਕਰਣ ਕਰੀਮਾ ॥

سِپھتِ[1] مُہبتِ[2] اتھاہ رہیما -- | [1]صِفتِ-
[2]مُحبتِ-

ਸਿਫਤਿ ਮੁਹਬਤਿ ਅਥਾਹ ਰਹੀਮਾ ॥

ہکُ[1] ہُکمُ[2] سچُ کھُدائِیا[3] بُجھ
نانک بنّدِ کھلاس[4] ترا
--15--3--12-- | [1]حق- [2]حُکم- [3]خُدائِیا-
[4]خلاس-

ਹਕੁ ਹੁਕਮੁ ਸਚੁ ਖੁਦਾਇਆ ਬੁਝਿ
ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥

مارُو مہلا[1] 5 ـــ | محلا[1]	----	ਮਾਰੂ ਮਹਲਾ ੫ ॥
پاربّرہم سبھ اُوچ بِراجے ـــ	----	ਪਾਰਬ੍ਰਹਮ ਸਭ ਊਚ ਬਿਰਾਜੇ ॥
آپے تھاپِ اُتھاپے ساجے ـــ	----	ਆਪੇ ਥਾਪਿ ਉਥਾਪੇ ਸਾਜੇ ॥
پّربھ کی سرنِ گہت سُکھُ پائیئےَ کِچھُ بھءُ ن وِیاپے بال کا ـــ1ـــ	----	ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥
گربھ اگنِ مہِ جِنہِ اُبارِیا ـــ	----	ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
رکت کِرم مہِ نہی سنّگھارِیا ـــ	----	ਰਕਤ ਕਿਰਮ ਮਹਿ ਨਹੀ ਸੰਘਾਰਿਆ ॥
اپنا سِمرنُ دے پّرتپالیا اوہُ سگل گھٹا کا مالکا ـــ2ـــ	----	ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥
چرنْ کمل سرنْائی آئیا ـــ	----	ਚਰਣ ਕਮਲ ਸਰਣਾਈ ਆਇਆ ॥
سادھسنّگِ ہےَ ہرِ جسُ گائِیا ـــ	----	ਸਾਧਸੰਗਿ ਹੈ ਹਰਿ ਜਸੁ ਗਾਇਆ ॥
جنم مرنْ سبھِ دُوکھ نِوارے جپِ ہرِ ہرِ بھءُ نہی کال کا ـــ3ـــ	----	ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥
سمرتھ اکتھ اگوچر دیوا ـــ	----	ਸਮਰਥ ਅਕਥ ਅਗੋਚਰ ਦੇਵਾ ॥
جیء جنّت سبھِ تا کی سیوا ـــ	----	ਜੀਅ ਜੰਤ ਸਭਿ ਤਾ ਕੀ ਸੇਵਾ ॥
انّڈج جیرج سیتج اُتبھُج بہُ پرکاری پالکا ـــ4ـــ	----	ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥
تِسہِ پراپتِ ہوءِ نِدھانا ـــ	----	ਤਿਸਹਿ ਪਰਾਪਤਿ ਹੋਇ ਨਿਧਾਨਾ ॥
رام نام رسُ انّترِ مانا ـــ	----	ਰਾਮ ਨਾਮ ਰਸੁ ਅੰਤਰਿ ਮਾਨਾ ॥

کرُ گہِ لینے اندّھ کوُپ تے وِرلے کیئی سالکا --5--	----	ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥
آدِ انّتِ مدھِ پرّبھُ سوئی --	----	ਆਦਿ ਅੰਤਿ ਮਧਿ ਪ੍ਰਭੁ ਸੋਈ ॥
آپے کرتا کرے سُ ہوئی --	Page# [1085]	ਆਪੇ ਕਰਤਾ ਕਰੇ ਸੁ ਹੋਈ ॥
بھرّمُ بھءُ مِٹیا سادھسنّگ تے دالِد ن کوئی گھالکا --6--	----	ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥
اُتم بانْی گاءُ گوپالا[1] -- | [1]گوپالا-	----	ਊਤਮ ਬਾਣੀ ਗਾਉ ਗੋੁਪਾਲਾ ॥
سادھسنّگتِ کی منّگہُ روالا --	----	ਸਾਧਸੰਗਤਿ ਕੀ ਮੰਗਹੁ ਰਵਾਲਾ ॥
باسن میٹِ نِباسن ہوئیئےَ کلمل سگلے جالکا --7--	----	ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥
سنّتا کی اِہ رِیتِ نِرالی --	----	ਸੰਤਾ ਕੀ ਇਹ ਰੀਤਿ ਨਿਰਾਲੀ ॥
پاربرّہمُ کرِ دیکھہِ نالی --	----	ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥
ساسِ ساسِ آرادھنِ ہرِ ہرِ کِءُ سِمرت کیجےَ آلکا --8--	----	ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥
جہ دیکھا تہ انّترجامی --	----	ਜਹ ਦੇਖਾ ਤਹ ਅੰਤਰਜਾਮੀ ॥
نِمکھ ن وِسرہُ پرّبھ میرے سُیامی --	----	ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥
سِمرِ سِمرِ جیِوہِ تیرے داسا بنِ جلِ پوُرن تھالکا --9--	----	ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥
تتی واءُ ن تا کءُ لاگےَ --	----	ਤਤੀ ਵਾਉ ਨ ਤਾ ਕਉ ਲਾਗੈ ॥

سِمرت نامُ اندِنُ جاگےَ ـ ـ	----	ਸਿਮਰਤ ਨਾਮੁ ਅਨਦਿਨੁ ਜਾਗੈ ॥
انت بِنود کرے ہرِ سِمرنُ تِسُ مائِیا سنّگِ ن تالکا[1] ـ ـ10ـ ـ | تالقا[1]	----	ਅਨਤ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥
روگ سوگ دُوکھ تِسُ ناہی ـ ـ	----	ਰੋਗ ਸੋਗ ਦੂਖ ਤਿਸੁ ਨਾਹੀ ॥
سادھسنّگِ ہرِ کِیرتنُ گاہی ـ ـ	----	ਸਾਧਸੰਗਿ ਹਰਿ ਕੀਰਤਨੁ ਗਾਹੀ ॥
آپڻا نامُ دیہِ پّربھ پّرِیتم سُڻِ بینںّتی کھالکا[1] ـ ـ11ـ ـ | خالقا[1]	----	ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥
نام رتنُ تیرا ہےَ پِیارے ـ ـ	----	ਨਾਮ ਰਤਨੁ ਤੇਰਾ ਹੈ ਪਿਆਰੇ ॥
رنّگِ رتے تیرےَ داس اپارے ـ ـ	----	ਰੰਗਿ ਰਤੇ ਤੇਰੈ ਦਾਸ ਅਪਾਰੇ ॥
تیرےَ رنّگِ رتے تُدھُ جیہے وِرلے کیئی بھالکا ـ ـ12ـ ـ	----	ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥
تِن کی دھُوڑِ مانْگےَ منُ میرا ـ ـ	----	ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥
جِن وِسرہِ ناہی کاہُو بیرا ـ ـ	----	ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥
تِن کےَ سنّگِ پرم پدُ پائی سدا سنّگی ہرِ نالکا ـ ـ13ـ ـ	----	ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥
ساجنُ مِیتُ پِیارا سوئی ـ ـ	----	ਸਾਜਨੁ ਮੀਤੁ ਪਿਆਰਾ ਸੋਈ ॥
ایکُ دِّرڑاۓ دُرمتِ کھوئی ـ ـ	----	ਏਕੁ ਦ੍ਰਿੜਾਏ ਦੁਰਮਤਿ ਖੋਈ ॥
کامُ کّرودھُ اہنّکارُ تجاۓ تِسُ جن کءُ اُپدیسُ نِرمالکا ـ ـ14ـ ـ	----	ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥

تُدھُ وِنُ ناہی کوئی میرا ـ ـ	----	ਤੁਧੁ ਵਿਣੁ ਨਾਹੀ ਕੋਈ ਮੇਰਾ ॥
گُرِ پکڑاۓ پّربھ کے پَیرا ـ ـ	----	ਗੁਰਿ ਪਕੜਾਏ ਪ੍ਰਭ ਕੇ ਪੈਰਾ ॥
ہءُ بلِہاری ستِگُر پُورے جِنِ کھنّڈِیا بھرمُ انالکا ـ ـ15ـ ـ	----	ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥
ساسِ ساسِ پّربھُ بِسرےَ ناہی ـ ـ	----	ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥
آٹھ پہر ہرِ ہرِ کءُ دھِیائی ـ ـ	----	ਆਠ ਪਹਰ ਹਰਿ ਹਰਿ ਕਉ ਧਿਆਈ ॥
نانک سنّت تیرےَ رنّگِ راتے تُو سمرتھُ وڈالکا ـ ـ16ـ ـ4ـ ـ13ـ ـ	----	ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥
مارُو مہلا[1] 5 | [1]محلا ـ	----	ਮਾਰੂ ਮਹਲਾ ੫
ੴ ستِگُر پّرسادِ ـ ـ	----	ੴ ਸਤਿਗੁਰ ਪ੍ਰਸਾਦਿ ॥
چرن کمل ہِردےَ نِت دھاری ـ ـ	----	ਚਰਨ ਕਮਲ ਹਿਰਦੈ ਨਿਤ ਧਾਰੀ ॥
گُرُ پُورا کھِنُ کھِنُ نمسکاری ـ ـ	----	ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥
تنُ منُ ارپِ دھری سبھُ آگےَ جگ مہِ نامُ سُہاوݨا ـ ـ1ـ ـ	----	ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥
سو ٹھاکُرُ کِءُ منہُ وِسارے ـ ـ	----	ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥
جیءُ پِنّڈُ دے ساجِ سوارے ـ ـ	----	ਜੀਉ ਪਿੰਡੁ ਦੇ ਸਾਜਿ ਸਵਾਰੇ ॥
ساسِ گراسِ سمالے کرتا کیِتا اپݨا پاوݨا ـ ـ2ـ ـ	----	ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥
جا تے بِرتھا کوئُو ناہی ـ ـ	----	ਜਾ ਤੇ ਬਿਰਥਾ ਕੋਊ ਨਾਹੀ ॥

آٹھ پہر ہرِ رکھُ من ماہی ـ ـ	----	ਆਠ ਪਹਰ ਹਰਿ ਰਖੁ ਮਨ ਮਾਹੀ ॥
سادھسنّگِ بھجُ اچُت سُیامی درگہ سوبھا پاوݨا ـ ـ3ـ ـ	----	ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥
چارِ پدارتھ اسٹ دسا سِدھِ ـ ـ	Page# [1086]	ਚਾਰਿ ਪਦਾਰਥ ਅਸਟ ਦਸਾ ਸਿਧਿ ॥
نامُ نِدھانُ سہج سُکھ ن ءُ نِدھِ ـ ـ	----	ਨਾਮੁ ਨਿਧਾਨੁ ਸਹਜ ਸੁਖ ਨਉ ਨਿਧਿ ॥
سرب کلِیاݨ جے من مہِ چاہہِ مِلِ سادھُو سُیامی راوݨا ـ ـ4ـ ـ	----	ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥
ساست سِنمّرِت.بید وکھاݨی ـ ـ	----	ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥
جنمُ پدارتھُ جِیتُ پراݨی ـ ـ	----	ਜਨਮੁ ਪਦਾਰਥੁ ਜੀਤੁ ਪਰਾਣੀ ॥
کامُ کْرودھُ نِنّدا پرہرِیئَے ہرِ رسنا نانک گاوݨا ـ ـ5ـ ـ	----	ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥
جِسُ رُوپُ ن ریکھِیا کُلُ نہی جاتی[1] ـ ـ | [1]زاتی ـ	----	ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥
پُورن پُورِ رہِیا دِنُ راتی ـ ـ	----	ਪੂਰਨ ਪੂਰਿ ਰਹਿਆ ਦਿਨੁ ਰਾਤੀ ॥
جو جو جپے سوئی وڈبھاگی بہُڑِ ن جونی پاوݨا ـ ـ6ـ ـ	----	ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥
جِس نو بِسرے پُرکھُ بِدھاتا ـ ـ	----	ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥
جلتا پھِرے رہے نِت تاتا ـ ـ	----	ਜਲਤਾ ਫਿਰੈ ਰਹੈ ਨਿਤ ਤਾਤਾ ॥
اکِرتگھݨے ک ءُ رکھے ن کوئی نرک گھور مہِ پاوݨا ـ ـ7ـ ـ	----	ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥

جی ءُ پّرانڑ تنُ دھنُ جِن ساجِیا ـ ـ	----	ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥
مات گربھ مہِ راکھِ نِواجِیا ـ ـ	----	ਮਾਤ ਗਰਭ ਮਹਿ ਰਾਖਿ ਨਿਵਾਜਿਆ ॥
تِس سِءُ پّرِیتِ چھاڈِ ان راتا کاہُو سِرےَ ن لاوڻا ـ ـ8ـ ـ	----	ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥
دھارِ انُگرہُ سُیامی میرے ـ ـ	----	ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥
گھٹِ گھٹِ وسہِ سبھن کےَ نیرے ـ ـ	----	ਘਟਿ ਘਟਿ ਵਸਹਿ ਸਭਨ ਕੈ ਨੇਰੇ ॥
ہاتھِ ہمارےَ کچھُوۓَ ناہی جِسُ جنائِہِ تِسےَ جناوڻا ـ ـ9ـ ـ	----	ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥
جا کےَ مستکِ دھُرِ لِکھِ پائِیا ـ ـ	----	ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥
تِس ہی پُرکھ ن وِیاپےَ مائِیا ـ ـ	----	ਤਿਸ ਹੀ ਪੁਰਖ ਨ ਵਿਆਪੈ ਮਾਇਆ ॥
نانک داس سدا سرڻائی دُوسر لوےَ ن لاوڻا ـ ـ10ـ ـ	----	ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥
آگِیا دُوکھ سُوکھ سبھِ کینے ـ ـ	----	ਆਗਿਆ ਦੂਖ ਸੂਖ ਸਭਿ ਕੀਨੇ ॥
انّمرِت نامُ بِرلےَ ہی چینے ـ ـ	----	ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥
تا کی کِیمتِ[1] کہنڑُ ن جائی جت کت اوہی سماوڻا ـ ـ11ـ ـ		----	ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥

[1]قیمتِ ـ

سوئی بھگتُ سوئی وڈ داتا ـ ـ	----	ਸੋਈ ਭਗਤੁ ਸੋਈ ਵਡ ਦਾਤਾ ॥
سوئی پُورن پُرکھُ بِدھاتا ـ ـ	----	ਸੋਈ ਪੂਰਨ ਪੁਰਖੁ ਬਿਧਾਤਾ ॥

بال سہائی سوئی تیرا
جو تیرے مَن بھاوَنا --12--
ਬਾਲ ਸਹਾਈ ਸੋਈ ਤੇਰਾ
ਜੋ ਤੇਰੈ ਮਨਿ ਭਾਵਣਾ ॥੧੨॥

مِرتُ دُوکھ سُوکھ لِکھِ پائے --
ਮਿਰਤੁ ਦੂਖ ਸੂਖ ਲਿਖਿ ਪਾਏ ॥

تِلُ نہی بدھِ گھٹِ ن گھٹائے --
ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥

سوئی ہوءِ جِ کرتے بھاوے
کِہ کے آپُ وچاونا --13--
ਸੋਈ ਹੋਇ ਜਿ ਕਰਤੇ ਭਾਵੈ
ਕਹਿ ਕੈ ਆਪੁ ਵਞਾਵਣਾ ॥੧੩॥

اندّھ کُوپ تے سیئی کاڈھے --
ਅੰਧ ਕੂਪ ਤੇ ਸੇਈ ਕਾਢੇ ॥

جنم جنم کے ٹُوٹے گانڈھے --
ਜਨਮ ਜਨਮ ਕੇ ਟੂਟੇ ਗਾਂਢੇ ॥

کِرپا دھارِ رکھے کرِ اپُنے
مِلِ سادھو گوبِنّد دھیاونا --14--
ਕਿਰਪਾ ਧਾਰਿ ਰਖੇ ਕਰਿ ਅਪੁਨੇ
ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

تیری کِیمتِ[1] کہنُ ن جائی -- | [1]قیمتِ
ਤੇਰੀ ਕੀਮਤਿ ਕਹਣੁ ਨ ਜਾਈ ॥

اچرجُ رُوپُ وڈی وڈِیائی --
ਅਚਰਜੁ ਰੂਪੁ ਵਡੀ ਵਡਿਆਈ ॥

بھگتِ دانُ منگّے جنُ تیرا
نانک بلِ بلِ جاونا
1--2--24--22--14--1--15--
--62--4
ਭਗਤਿ ਦਾਨੁ ਮੰਗੈ ਜਨੁ ਤੇਰਾ
ਨਾਨਕ ਬਲਿ ਬਲਿ ਜਾਵਣਾ
॥੧੫॥੧॥੧੪॥੨੨॥੨੪॥੨॥੧੪॥੬੨॥

مارُو وار مہلا[1] 3 | [1]محلا
ਮਾਰੂ ਵਾਰ ਮਹਲਾ ੩

ੴ سَتِگُر پّرسادِ --
ੴ ਸਤਿਗੁਰ ਪ੍ਰਸਾਦਿ ॥

سلوکُ م: 1 --
ਸਲੋਕੁ ਮਃ ੧ ॥

وِنُڑ گاہکَ گُنڑ وچِیئےَ تءُ گُنڑُ سہگھو جاءِ --	----	ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ ॥
گُنڑ کا گاہکُ جے ملےَ تءُ گُنڑُ لاکھ وِکاءِ --	----	ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥
گُنڑ تے گُنڑ مِلِ پائیئےَ جے ستِگُر ماہِ سماءِ --	----	ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
مولِ[1] امولُ[2] ن پائیئےَ ونّجِ ن لیِجےَ ہاٹِ -- | [1]مولِ- [2]امولُ-	Page# [1087]	ਮੁੋਲਿ ਅਮੁੋਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥
نانکَ پُورا تولُ ہےَ کبہُ ن ہووےَ گھاٹِ --1--	----	ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
م: 4 --	----	ਮਃ ੪ ॥
نام وِہُونّے بھرمسہِ آوہِ جاوہِ نیِت --	----	ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥
اِکِ بانْدھے اِکِ ڈھِلیِا اِکِ سُکھیِۓ ہرِ پ٘ریِتِ --	----	ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
نانکَ سچا مّنِ لے سچُ کرنْی سچُ رِیتِ --2--	----	ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥
پئُڑی --	----	ਪਉੜੀ ॥

گُر تے گِیانُ پائِیا اتِ کھڑگُ کرارا ـ ـ	----	ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
دُوجا بھّرمُ گڑُ کٹِیا موہُ لوبھُ اہنّکارا ـ ـ	----	ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
ہرِ کا نامُ منِ وسِیا گُر سبدِ وِیچارا ـ ـ	----	ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
سچ سنّجمِ متِ اُوتما ہرِ لگا پِیارا ـ ـ	----	ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥
سبھُ سچو سچُ ورتدا سچُ سِرجنھارا ـ ـ1ـ ـ	----	ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥
سلوکُ م: 3 ـ ـ	----	ਸਲੋਕੁ ਮਃ ੩ ॥
کیدارا راگا وِچ جانیٔے بھائی سبدے کرے پِیارُ ـ ـ	----	ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥
ستسنّگتِ سِءُ مِلدو رہےَ سچے دھرے پِیارُ ـ ـ	----	ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥
وِچہُ ملُ کٹے آپنٹی کُلا کا کرے اُدھارُ ـ ـ	----	ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥
گُنٹا کی راسِ سنّگرہےَ اوگنٹ کڈھےَ وِڈارِ ـ ـ	----	ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥

نانک مِلیا سو جانئیۓ گُرو ن چھوڑے آپنا دُوجے ن دھرے پِیارُ --1--	----	ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥
م: 4 --	----	ਮਃ ੪ ॥
ساگرُ دیکھءُ ڈرِ مرءُ بھےَ تیرے ڈرُ ناہِ --	----	ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥
گُر کےَ سبدِ سنّتوکھِیا نانک بِگسا ناءِ --2--	----	ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥
م: 4 --	----	ਮਃ ੪ ॥
چڑِ بوہِتھےَ چالسءُ ساگرُ لہری دےءِ --	----	ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥
ٹھاک ن سچےَ بوہِتھےَ جے گُرُ دھیرک دےءِ --	----	ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥
تِتُ درِ جاءِ اُتارِیِیا گُرُ دِسےَ ساودھانُ --	----	ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥
نانک ندری پائیۓ درگہ چلےَ مانُ --3--	----	ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥
پئُڑی --	----	ਪਉੜੀ ॥

نِہکنٹک راجُ بھُنّچِ تُوٗ گُرمُکھِ سچُ کمائی --	----	ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥
سچےَ تکھتِ[1] بَیٹھا نِیاءُ کرِ ستسنّگتِ میلِ مِلائی -- | [1]تخت-	----	ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥
سچا اُپدیسُ ہرِ جاپنٹا ہرِ سِءُ بنٹِ آئی --	----	ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥
اَیتھےَ سُکھداتا منِ وسےَ انّتِ ہوءِ سکھائی --	----	ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥
ہرِ سِءُ پّرِیتِ اُوپجی گُرِ سوجھی پائی --2--	----	ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥
سلوکُ م: 1 --	----	ਸਲੋਕੁ ਮਃ ੧ ॥
بھُولی بھُولی مےَ پھِری پادھرُ کہےَ ن کوءِ --	----	ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥
پُوچھہُ جاءِ سِیانٹِیا دُکھُ کاٹےَ میرا کوءِ --	----	ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥
ستِگُرُ ساچا منِ وسےَ ساجنُ اُت ہی ٹھاءِ --	----	ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥
نانک منُ تّرِپتاسیئےَ سِپھتی[1] ساچےَ ناءِ --1-- | [1]صِفتی-	----	ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥

م: 3 --	----	ਮਃ ੩ ॥
آپے کرنٔی کار آپ آپے کرے رجاءِ[1] -- ¦ [1]رضاءِ-	----	ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥
آپے کِس ہی بکھسِ[1] لۓ آپے کار کماءِ -- ¦ [1]بخش-	----	ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥
نانک چانٔݨ گر ملے دُکھ بِکھ جالی ناءِ --2--	----	ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥
پئُڑی --	----	ਪਉੜੀ ॥
مائِیا ویکھِ ن بھُلُ تُو منمُکھ مُورکھا --	----	ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥
چلدِیا نالِ ن چلئی سبھُ جھُوٹھُ دربُ لکھا --	----	ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥
اگیانی اندھُ ن بُوجھئی سِر اُوپرِ جم کھڑگُ کلکھا --	----	ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥
گُر پرسادی اُبرے جِن ہرِ رسُ چکھا --	----	ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥
آپِ کرائے کرے آپِ آپے ہرِ رکھا --3--	----	ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥
سلوکُ م: 3 --	Page# [1088]	ਸਲੋਕੁ ਮਃ ੩ ॥

جِنا گُر نہی بھیٹِیا بھےَ کی ناہی بِنّد --	----	ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥
آوݨُ جاوݨُ دُکھُ گھݨا کدے ن چُوکے چِنّد --	----	ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥
کاپڑ جِوے پچھوڑِیۓ گھڑی مُہت گھڑِییالُ --	----	ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥
نانک سچے نام بِنُ سِرہُ ن چُکے جنّجالُ[1] --1-- | [1]زنّجالُ-	----	ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥
م: 3 --	----	ਮਃ ੩ ॥
ترِبھوݨ ڈھُوڈھی سجݨا ہئُمےَ بُری جگتِ --	----	ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥
نا جھُرُ ہیئڑے سچُ چءُ نانک سچو سچُ --2--	----	ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥
پئُڑی --	----	ਪਉੜੀ ॥
گُرمُکھِ آپے بکھسِئونُ[1] ہرِ نامِ سمائݨے -- | [1]بخشِئونُ-	----	ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥
آپے بھگتی لائِئونُ گُر سبدِ نیساݨے[1] -- | [1]نِشاݨے-	----	ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥

سنمُکھ سدا سوہنے سچے دِر جانے ۔۔	----	ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥
اَتھے اوتھے مُکتِ ہے جِن رام پچھانے ۔۔	----	ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥
دھنّنُ دھنّنُ سے جن جِن ہرِ سیوِیا تِن ہءُ کُربانے[1] ۔۔4۔۔ | [1]قُربانے۔	----	ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥
سلوکُ م: 1 ۔۔	----	ਸਲੋਕੁ ਮਃ ੧ ॥
مہل[1] کُچجی مڑوڑی کالی منہُ کسُدھ ۔۔ | [1]محل۔	----	ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥
جے گُنْ ہوونِ تا پِرُ روے نانک اوگُنْ مُنّدھ ۔۔1۔۔	----	ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥
م: 1 ۔۔	----	ਮਃ ੧ ॥
ساچُ سِیل سچُ سنّجمی سا پُوری پروارِ ۔۔	----	ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥
نانک اہِنِسِ سدا بھلی پِر کے ہیتِ پیارِ ۔۔2۔۔	----	ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥
پئُڑی ۔۔	----	ਪਉੜੀ ॥
آپْنا آپُ پچھانِیا نامُ نِدھانُ پائِیا ۔۔	----	ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥

کِرپا کرِ کے آپݨی گُر سبدِ مِلائِیا --	----	ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥
گُر کی باݨی نِرملی ہرِ رسُ پیِائِیا --	----	ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥
ہرِ رسُ جِنی چاکھِیا ان رس ٹھاکِ رہائِیا --	----	ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥
ہرِ رسُ پی سدا ترِّپتِ بھۓ پھِرِ ترِّسنا بھُکھ گوائِیا --5--	----	ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥
سلوکُ م: 3 --	----	ਸਲੋਕੁ ਮਃ ੩ ॥
پِر کھُسیۓ دھن راوِیۓ دھن اُرِ نامُ سِیگارُ --	----	ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥
نانک دھن آگےَ کھڑی سوبھاونّتی نارِ --1--	----	ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥
م: 1 --	----	ਮਃ ੧ ॥
سسُرےَ پیئیۓَ کنّت کی کنّتُ اگنّمُ اتھاہُ --	----	ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
نانک دھنّنُ سوہاگݨی[1] جو بھاوہِ ویپرواہ --2-- | [1]سوہاگݨی-	----	ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥
پئُڑی --	----	ਪਉੜੀ ॥

تکھتِ[1] راجا سو بہے	----	ਤਖਤਿ ਰਾਜਾ ਸੋ ਬਹੈ
جِ تکھتےَ[2] لائِک ہوئی -- | [1]تخت- [2]تختے-		ਜਿ ਤਖਤੈ ਲਾਇਕ ਹੋਈ ॥
جِنی سچُ پچھاݨیا	----	ਜਿਨੀ ਸਚੁ ਪਛਾਣਿਆ
سچُ راجے سیئی --		ਸਚੁ ਰਾਜੇ ਸੇਈ ॥
ایہِ بھوپتِ راجے ن آکھیئہِ	----	ਏਹਿ ਭੂਪਤਿ ਰਾਜੇ ਨ ਆਖੀਅਹਿ
دوجےَ بھاءِ دُکھُ ہوئی --		ਦੂਜੈ ਭਾਇ ਦੁਖੁ ਹੋਈ ॥
کِیتا کِیا سالاہیۓَ[1]	----	ਕੀਤਾ ਕਿਆ ਸਾਲਾਹੀਐ
جِسُ جادے بِلم ن ہوئی -- | [1]سالاحیۓَ-		ਜਿਸੁ ਜਾਦੇ ਬਿਲਮ ਨ ਹੋਈ ॥
نِہچلُ سچا ایکُ ہےَ	----	ਨਿਹਚਲੁ ਸਚਾ ਏਕੁ ਹੈ
گُرمُکھِ بُوجھےَ سُ نِہچلُ ہوئی --6--		ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥
سلوکُ م: 3 --	----	ਸਲੋਕੁ ਮਃ ੩ ॥
سبھنا کا پِرُ ایکُ ہےَ	----	ਸਭਨਾ ਕਾ ਪਿਰੁ ਏਕੁ ਹੈ
پِر بِنُ کھالی[1] ناہِ -- | [1]خالی-		ਪਿਰ ਬਿਨੁ ਖਾਲੀ ਨਾਹਿ ॥
نانک سے سوہاگݨی	----	ਨਾਨਕ ਸੇ ਸੋਹਾਗਣੀ
جِ ستِگُر ماہِ سماہِ --1--		ਜਿ ਸਤਿਗੁਰ ਮਾਹਿ ਸਮਾਹਿ ॥੧॥
م: 3 --	----	ਮਃ ੩ ॥
من کے ادِھک ترنّگ	----	ਮਨ ਕੇ ਅਧਿਕ ਤਰੰਗ
کِءُ درِ ساہِب[1] چھُٹیۓَ -- | [1]صاحِب-		ਕਿਉ ਦਰਿ ਸਾਹਿਬ ਛੁਟੀਐ ॥

جے راچے سچ رنّگِ گُوڑے رنّگِ اپار کے --	----	ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥
نانکؑ گُر پرسادی چھُٹیئے جے چِت لگے سچِ --2--	----	ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥
پئُڑی --	----	ਪਉੜੀ ॥
ہرِ کا نامُ امولُ ہے کِءُ کیمتِ[1] کیجے -- | [1]قیمتِ-	----	ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥
آپے سّرِسٹِ سبھ ساجِئنُ آپے ورتیجے --	----	ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥
گُرمُکھِ سدا سلاہیئے[1] سچُ کیمتِ[2] کیجے -- | [1]سلاحیئے- [2]قیمتِ-	Page# [1089]	ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥
گُر سبدی کملُ بِگاسِیا اِو ہرِ رسُ پیجے --	----	ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥
آوݨ جاݨا ٹھاکِیا سُکھِ سہجِ سوِیجے --7--	----	ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥
سلوکُ م: 1 --	----	ਸਲੋਕੁ ਮਃ ੧ ॥
نا مَیلا نا دھُنّدھلا نا بھگوا نا کچُ --	----	ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

نانک لالو لالُ ہےَ سچے رتا سچُ --1--	----	ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥
م: 3 --	----	ਮਃ ੩ ॥
سہجِ وڻسپتِ پھُلُ پھلُ بھورُ وسے بھےَ کھنڈِ --	----	ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥
نانک ترورُ ایکُ ہےَ ایکو پھُلُ بھِرنگُ --2--	----	ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥
پئُڑی --	----	ਪਉੜੀ ॥
جو جن لُوجھِہ منے سِء سے سُورے پردھانا --	----	ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥
ہرِ سیتی سدا مِلِ رہے جِنی آپُ پچھانا --	----	ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥
گِیانیِیا کا اِہُ مہتُ ہےَ من ماہِ سمانا --	----	ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥
ہرِ جیء کا مہلُ[1] پائِیا سچُ لاءِ دھِیانا -- | [1]محلُ-	----	ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥
جِن گُر پرسادی منُ جیتِیا جگُ تِنہِ جِتانا --8--	----	ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥
سلوکُ م: 3 --	----	ਸਲੋਕੁ ਮਃ ੩ ॥

جوگی ہووا جگِ بھوا	----	ਜੋਗੀ ਹੋਵਾ ਜਗਿ ਭਵਾ
گھرِ گھرِ بھیکھیا لےءُ --		ਘਰਿ ਘਰਿ ਭੀਖਿਆ ਲੇਉ ॥
درگہ لیکھا منّگیۓ	----	ਦਰਗਹ ਲੇਖਾ ਮੰਗੀਐ
کِس کِس اُترُ دےءُ --		ਕਿਸੁ ਕਿਸੁ ਉਤਰੁ ਦੇਉ ॥
بھکھیا نامُ سنّتوکھُ مڑی	----	ਭਿਖਿਆ ਨਾਮੁ ਸੰਤੋਖੁ ਮੜੀ
سدا سچُ ہےَ نالِ --		ਸਦਾ ਸਚੁ ਹੈ ਨਾਲਿ ॥
بھیکھی ہاتھ ن لدھیا	----	ਭੇਖੀ ਹਾਥ ਨ ਲਧੀਆ
سبھ بدھی جمکالِ --		ਸਭ ਬਧੀ ਜਮਕਾਲਿ ॥
نانک گلا جھوٹھیا	----	ਨਾਨਕ ਗਲਾ ਝੂਠੀਆ
سچا نامُ سمالِ --1--		ਸਚਾ ਨਾਮੁ ਸਮਾਲਿ ॥੧॥
م: 3 --	----	ਮਃ ੩ ॥
جِتُ درِ لیکھا منّگیۓ	----	ਜਿਤੁ ਦਰਿ ਲੇਖਾ ਮੰਗੀਐ
سو درُ سیوِہُ ن کوءِ --		ਸੋ ਦਰੁ ਸੇਵਿਹੁ ਨ ਕੋਇ ॥
اَیسا ستِگرُ لوڑِ لہُ	----	ਐਸਾ ਸਤਿਗੁਰੁ ਲੋੜਿ ਲਹੁ
جِسُ جیوڈُ اورُ ن کوءِ --		ਜਿਸੁ ਜੇਵਡੁ ਅਵਰੁ ਨ ਕੋਇ ॥
تِسُ سرݨائی چھُوٹیۓ	----	ਤਿਸੁ ਸਰਣਾਈ ਛੂਟੀਐ
لیکھا منّگےَ ن کوءِ --		ਲੇਖਾ ਮੰਗੈ ਨ ਕੋਇ ॥
سچُ دِرڑاۓ سچُ دِرڑُ	----	ਸਚੁ ਦ੍ਰਿੜਾਏ ਸਚੁ ਦ੍ਰਿੜੁ
سچا اوہُ سبدُ دےءِ --		ਸਚਾ ਓਹੁ ਸਬਦੁ ਦੇਇ ॥

ہِردے جس دے سچُ ہےَ تنُ منُ بھی سچا ہوءِ --	----	ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥
نانک سچے ہُکمِ[1] مَنّیۓ سچی وڈِیائی دےءِ -- | [1]حکمِ-	----	ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥
سچے ماہِ سماوسی جس نوُ ندرِ کرےءِ --2--	----	ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥
پئُڑی --	----	ਪਉੜੀ ॥
سُورے ایہِ ن آکھیئہِ اہنکارِ مرہِ دُکھُ پاوہِ --	----	ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
انّدھے آپُ ن پچھانݨی دوُجے پچِ جاوہِ --	----	ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥
اتِ کرودھ سِءُ لوُجھدے اگےَ پچھے دُکھُ پاوہِ --	----	ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ہرِ جیءُ اہنکارُ ن بھاوئی وید کوُکِ سُݨاوہِ --	----	ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥
اہنکارِ مُۓ سے وِگتی گۓ مرِ جنمہِ پھِرِ آوہ --9--	----	ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥
سلوکُ م: 3 --	----	ਸਲੋਕੁ ਮਃ ੩ ॥

کاگءُ ہوءِ ن اُوجلا لوہے ناو ن پارُ ـــ	----	ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥
پِرم پدارتھُ مٙنِ لےَ دھٙنُ سوارݨہارُ ـــ	----	ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥
ہُکمُ[1] پچھاݨےَ اُوجلا سِرِ کاسٹ لوہا پارِ ـــ | [1]حُکمُ ـ	----	ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥
تٙرِسنا چھوڈےَ بھےَ وسےَ نانک کرݨی سارُ ـــ1ـــ	----	ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥
م: 3 ـــ	----	ਮਃ ੩ ॥
مارُو مارݨ جو گئے مارِ ن سکہِ گوار ـــ	----	ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥
نانک جے اِہُ مارِیئےَ گُر سبدی وِیچارِ ـــ	----	ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥
ایہُ منُ مارِیا نا مرےَ جے لوچےَ سبھُ کوءِ ـــ	----	ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥
نانک من ہی کءُ منُ مارسی جے ستِگُرُ بھیٹےَ سوءِ ـــ2ـــ	----	ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥
پئُڑی ـــ	----	ਪਉੜੀ ॥

دووے َترپھا[1] اُپائیئونُ وِچ سکتِ سِو واسا --	Page# [1090]	ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥
سکتی کِنےَ ن پائِئو پھِرِ جنمِ بِناسا --	----	ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥
گُرِ سیوِۓ ساتِ پائیۓَ جپِ ساس گِراسا --	----	ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥
سِمرِتِ ساست سودھِ دیکھُ اُوتم ہرِ داسا --	----	ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥
نانکؔ نامِ بِنا کو تھِرُ نہی نامے بلِ جاسا --10--	----	ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥
سلوکُ م: 3 --	----	ਸਲੋਕੁ ਮਃ ੩ ॥
ہووا پنّڈِتُ جوتکی وید پڑا مُکھِ چارِ --	----	ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
نو کھنّڈ مدھے پُوجیِیا اپنےَ چجِ وِیچارِ --	----	ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥
متُ سچا اکھرُ بھُلِ جاءِ چئُکےَ بھِٹےَ ن کوءِ --	----	ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥
جھُوٹھے چئُکے نانکا سچا ایکو سوءِ --1--	----	ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
م: 3 --	----	ਮਃ ੩ ॥

[1] طرفا-

آپِ اُپائے کرے آپِ آپے ندرِ کرےءِ --	----	ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥
آپے دے وڈِیائِیا کہُ نانک سچا سوءِ --2--	----	ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥
پئُڑی --	----	ਪਉੜੀ ॥
کنٹکُ کالُ ایکُ ہےَ ہورُ کنٹکُ ن سُوجھےَ --	----	ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥
اپھرِئو جگ مہِ ورتدا پاپی سِءُ لُوجھےَ --	----	ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥
گُر سبدی ہرِ بھیدِیےَ ہرِ جپ ہرِ بُوجھےَ --	----	ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥
سو ہرِ سرنائی چھُٹیِئےَ جو من سِءُ جُوجھےَ --	----	ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥
منِ وِیچارِ ہرِ جپُ کرے ہرِ درگہ سیجھے --11--	----	ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
سلوک م: 1 --	----	ਸਲੋਕ ਮਃ ੧ ॥
ہُکمِ[1] رجائی[2] ساکھتی[3] درگہ سچ کبُول[4] -- | [1]حُکمِ- [2]رضائِی- [3]ساختی- [4]قبُول-	----	ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥	----	ساہِبُ[1] لیکھا منّگسی دُنِیا دیکھِ ن بھُولُ -- | [1]صاحِبُ-
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥	----	دِل دروانی جو کرے درویسی[1] دِلُ راسِ -- | [1]درویشی-
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥	----	اِسک[1] مُہبتِ[2] نانکا لیکھا کرتے پاسِ --1-- | [1]عِشق- [2]مُحبتِ-
ਮਃ ੧ ॥	----	م: 1 --
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥	----	الگءُ جوءِ مدھُوکڑءُ سارنّگپاݨِ سباءِ --
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥	----	ہِیرےَ ہِیرا بیدھِیا نانک کنّٹھِ سُبھاءِ --2--
ਪਉੜੀ ॥	----	پئُڑی --
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥	----	منمُکھ کالُ وِیاپدا موہِ مائِیا لاگے --
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥	----	کھِن مہِ مارِ پچھاڑسی بھاءِ دُوجےَ ٹھاگے --
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥	----	پھِرِ ویلا ہتھِ ن آوئی جم کا ڈنّڈُ لاگے --

تِن جم ڈنّڈُ ن لگئی جو ہرِ لِو جاگے --	----	ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥
سبھ تیری تُدھُ چھڈاونْی سبھ تُدھےَ لاگے --12--	----	ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥
سلوکُ م: 1 --	----	ਸਲੋਕੁ ਮਃ ੧ ॥
سربے جوءِ اگچھمی دُوکھُ گھنیرو آتھِ --	----	ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥
کالرُ لادِس سرُ لاگھنْءُ لابھُ ن پُونّجی ساتھِ --1--	----	ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
م: 1 --	----	ਮਃ ੧ ॥
پُونّجی ساچءُ نامُ تُو اکھُٹءُ دربُ اپارُ --	----	ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥
نانک وکھرُ نِرملءُ دھنّنُ ساہُ واپارُ --2--	----	ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥
م: 1 --	----	ਮਃ ੧ ॥
پُورب پّریتِ پِرانْ لےَ موٹءُ ٹھاکرُ مانْ --	----	ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥
ماتھےَ اُبھےَ جمُ مارسی نانک میلنْ نامِ --3--	----	ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ ॥੩॥

پئُڑی --	----	ਪਉੜੀ ॥
آپے پِنّڈُ سوارِئونُ وِچِ نو نِدھِ نامُ --	----	ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥
اِکِ آپے بھرمِ بھُلائِئنُ تِن نِہپھل کامُ --	----	ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥
اِکنی گُرمُکھِ بُجھیا ہرِ آتم رامُ --	----	ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥
اِکنی سُنْ کے منّیا ہرِ اُوتم کامُ --	----	ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥
انّترِ ہرِ رنّگُ اُپجِیا گائِیا ہرِ گُنْ نامُ --13--	----	ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥
سلوکُ م: 1 --	----	ਸਲੋਕੁ ਮਃ ੧ ॥
بھولتنِ بھے منِ وسے ہیکے پادھر ہیڈُ --	----	ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥
اتِ ڈاہپنِ دُکھُ گھنْو تینے تھاو بھرِیڈُ --1--	Page# [1091]	ਅਤਿ ਡਾਹਪਣਿ ਦੁਖੁ ਘਣੋ ਤੀਨੈ ਥਾਵ ਭਰੀਡੁ ॥੧॥
م: 1 --	----	ਮਃ ੧ ॥
مانْدلُ بید سِ باجنْو گھنْو دھڑِیے جوءِ --	----	ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

نانک نامُ سمالِ تُو بیجءُ اورُ ن کوءِ --2--	----	ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥
م: 1 --	----	ਮਃ ੧ ॥
ساگرُ گُنٹی اتھاہُ کِن ہاتھالا دیکھیۓ --	----	ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥
وڈا ویپرواہُ ستِگرُ ملےَ ت پارِ پوا --	----	ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥
مجھ بھرِ دُکھ بدُکھ --	----	ਮਝ ਭਰਿ ਦੁਖ ਬਦੁਖ ॥
نانک سچے نام بِنُ کسےَ ن لتھی بھُکھ --3--	----	ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥
پئُڑی --	----	ਪਉੜੀ ॥
جِنی اندّرُ بھالیا گُر سبدِ سُہاوےَ --	----	ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥
جو اِچھن سو پائِدے ہرِ نامُ دھِیاوےَ --	----	ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥
جِس نو کّرِپا کرے تِس گُرُ ملےَ سو ہرِ گُنٹ گاوےَ --	----	ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥
دھرم راءِ تِن کا مِتُ ہے جم مگِ ن پاوےَ --	----	ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥

ہرِ نامُ دھیاوہِ دِنسُ راتِ ہرِ نامِ سماوےَ --14--	----	ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥
سلوکُ م: 1 --	----	ਸਲੋਕੁ ਮਃ ੧ ॥
سُنیٔےَ ایکُ وکھانیٔےَ سُرگِ مِرتِ پئِیالِ --	----	ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
ہُکمُ[1] ن جائی میٹِیا جو لِکھِیا سو نالِ -- | [1]حُکم-	----	ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
کئُنُ مُویا کئُنُ مارسی کئُنُ آوےَ کئُنُ جاءِ --	----	ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
کئُنُ رہسی نانکا کِس کی سُرتِ سماءِ --1--	----	ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥
م: 1 --	----	ਮਃ ੧ ॥
ہءُ مُیا مےَ مارِیا پئُنُ وہے دریِیاءُ --	----	ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥
ت٘رِسنا تھکی نانکا جا منُ رتا ناءِ --	----	ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥
لوئِن رتے لوئِنی کنّنی سُرتِ سماءِ --	----	ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥

جیبھ رسائِݨ چُونڑی رتی لال لواءِ --	----	ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥
اندّر مُسکِ[1] جھکولیا کیمتِ[2] کہی ن جاءِ --2-- | [1]مُشکِ- [2]قیمتِ-	----	ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥
پئُڑی --	----	ਪਉੜੀ ॥
اِسُ جُگ مہِ نامُ ندھانُ ہے نامو نالِ چلےَ --	----	ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥
ایہُ اکھُٹُ کدے ن نِکھُٹئی کھاءِ کھرچِءُ[1] پلےَ -- | [1]خرچِءُ-	----	ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥
ہرِ جن نیڑِ ن آوئی جمکنّکر جمکلےَ --	----	ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥
سے ساہ سچے ونْجارِیا جن ہرِ دھنُ پلےَ --	----	ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥
ہرِ کرِپا تے ہرِ پائیئےَ جا آپِ ہرِ گھلےَ --15--	----	ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥
سلوکُ م: 3 --	----	ਸਲੋਕੁ ਮਃ ੩ ॥
منمُکھ واپارےَ سار ن جانْنی بِکھُ وِہاجھہِ بِکھُ سنّگرہہِ بِکھ سِءُ دھرہِ پیارُ --	----	ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥

باہرہُ پنّڈِت سدائِدے منہُ مُورکھ گاوار ـ ـ	----	ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥
ہرِ سِءُ چِتُ ن لائِنی وادی دھرنِ پِیارُ ـ ـ	----	ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥
وادا کِیِا کرنِ کہاݨِیا کُوڑُ بولِ کرہِ آہارُ ـ ـ	----	ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥
جگ مہِ رام نامُ ہرِ نِرملا ہورُ مَیلا سبھُ آکارُ ـ ـ	----	ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥
نانک نامُ ن چیتنی ہوءِ مَیلے مرہِ گوار ـ ـ 1 ـ ـ	----	ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥
م: 3 ـ ـ	----	ਮਃ ੩ ॥
دُکھُ لگا بِنُ سیوِئے ہُکمُ[1] منّنے دُکھُ جاءِ ـ ـ | [1]حُکمُ۔	----	ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥
آپے داتا سُکھےَ دا آپے دےءِ سجاءِ[1] ـ ـ | [1]سزاءِ۔	----	ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥
نانک ایوےَ جاݨِئےَ سبھُ کِچھُ تسےَ رجاءِ[1] ـ ـ 2 ـ ـ | [1]رضاءِ۔	----	ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥
پئُڑی ـ ـ	----	ਪਉੜੀ ॥

ہرِ نام بِنا جگتُ ہےَ نِردھنُ
بِنُ ناوے تّرِپتِ ناہی ۔۔

ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ
ਬਿਨੁ ਨਾਵੈ ਤ੍ਰਿਪਤਿ ਨਾਹੀ ॥

دُوجےَ بھرمِ بھُلائِیا
ہئُمےَ دُکھُ پاہی ۔۔

ਦੂਜੈ ਭਰਮਿ ਭੁਲਾਇਆ
ਹਉਮੈ ਦੁਖੁ ਪਾਹੀ ॥

بِنُ کرما کِچھُو ن پائیِئےَ
جے بہُتُ لوچاہی ۔۔

ਬਿਨੁ ਕਰਮਾ ਕਿਛੂ ਨ ਪਾਈਐ
ਜੇ ਬਹੁਤੁ ਲੋਚਾਹੀ ॥

Page# [1092]

آوےَ جاءِ جنّمےَ مرے
گُر سبدِ چھُٹاہی ۔۔

ਆਵੈ ਜਾਇ ਜੰਮੈ ਮਰੈ
ਗੁਰ ਸਬਦਿ ਛੁਟਾਹੀ ॥

آپِ کرےَ کِسُ آکھیِئےَ
دُوجا کو ناہی ۔۔16۔۔

ਆਪਿ ਕਰੈ ਕਿਸੁ ਆਖੀਐ
ਦੂਜਾ ਕੋ ਨਾਹੀ ॥੧੬॥

سلوکُ م: 3 ۔۔

ਸਲੋਕੁ ਮਃ ੩ ॥

اِسُ جگ مہِ سنّتی دھنُ کھٹِیا
جِنا ستِگُرُ مِلِیا پّربھُ آءِ ۔۔

ਇਸੁ ਜਗ ਮਹਿ ਸੰਤੀ ਧਨੁ ਖਟਿਆ
ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥

ستِگُرِ سچُ دّرِڑائِیا
اِسُ دھن کی کِیمتِ[1] کہی ن جاءِ ۔۔ |

ਸਤਿਗੁਰਿ ਸਚੁ ਦ੍ਰਿੜਾਇਆ
ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥

[1]قیمتِ۔

اِتُ دھنِ پائِئےَ بھُکھ لتھی
سُکھُ وسِیا منِ آءِ ۔۔

ਇਤੁ ਧਨਿ ਪਾਇਐ ਭੁਖ ਲਥੀ
ਸੁਖੁ ਵਸਿਆ ਮਨਿ ਆਇ ॥

جِنّہا کءُ دھُرِ لِکھِیا
تِنی پائِیا آءِ ۔۔

ਜਿੰਨ੍ਹਾ ਕਉ ਧੁਰਿ ਲਿਖਿਆ
ਤਿਨੀ ਪਾਇਆ ਆਇ ॥

منمُکھ جگتُ نِردھنُ ہے مائِیا نو بِللاءِ --	----	ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥
اندِنُ پھِردا سدا رہے بھُکھ ن کدے جاءِ --	----	ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥
سانْتِ ن کدے آوئی نہ سُکھُ وسے منِ آءِ --	----	ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥
سدا چِنّت چِتودا رہے سہسا کدے ن جاءِ --	----	ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥
نانک وِنُّ ستِگر متِ بھوی ستِگر نو ملے تا سبدُ کماءِ --	----	ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥
سدا سدا سُکھ مہِ رہے سچے ماہِ سماءِ --1--	----	ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥
م: 3 --	----	ਮਃ ੩ ॥
جِنِ اُپائی میدنی سوئی کار کرےءِ --	----	ਜਿਨਿ ਉਪਾਈ ਮੇਦਨੀ ਸੋਈ ਕਾਰ ਕਰੇਇ ॥
ایکو سِمرہُ بھائِرہُ تِس بِنُ اورُ ن کوءِ --	----	ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥
کھاٹا سبدُ چنگِیائِیا جِتُ کھادھے سدا ترِپت ہوءِ --	----	ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥

پَینڑُ سِپھتِ[1] سناءِ ہےَ سدا سدا اوہُ اُوجلا مَیلا کدے ن ہوءِ --	----	ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥
سہجے سچ دھنُ کھٹِیا تھوڑا کدے ن ہوءِ --	----	ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥
دیہی نو سبدُ سِیگارُ ہےَ جِت سدا سدا سُکھُ ہوءِ --	----	ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥
نانک گُرمُکھِ بُجھیۓَ جِس نو آپ وِکھالے سوءِ --2--	----	ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥
پئُڑی --	----	ਪਉੜੀ ॥
انّترِ جپُ تپُ سنّجمو گُر سبدی جاپےَ --	----	ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥
ہرِ ہرِ نامُ دھِیائیۓَ ہئُمےَ اگِیانُ گواپےَ --	----	ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥
انّدرُ انّمرِتِ بھرپُورُ ہےَ چاکھِیا سادُ جاپےَ --	----	ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥
جِن چاکھِیا سے نِربھءُ بھۓ سے ہرِ رسِ دھرّاپےَ --	----	ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥

[1]صِفتِ-

ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥	----	ہرِ کِرپا دھارِ پِییائِیا پھِرِ کالُ ن وِیاپےَ --17--
ਸਲੋਕੁ ਮਃ ੩ ॥	----	سلوکُ م: 3 --
ਲੋਕੁ ਅਵਗਣਾ ਕੀ ਬੰਨੈ੍ ਗੰਠੜੀ ਗੁਣ ਨ ਵਿਹਾਝੈ ਕੋਇ ॥	----	لوکُ اوگنٹا کی بنّھےَ گنّٹھڑی گُنٹ ن وِہاجھےَ کوءِ --
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥	----	گُنٹ کا گاہکُ نانکا وِرلا کوئی ہوءِ --
ਗੁਰ ਪਰਸਾਦੀ ਗੁਣ ਪਾਈਅਨਿ੍ ਜਿਸ ਨੋ ਨਦਰਿ ਕਰੇਇ ॥੧॥	----	گُر پرسادی گُنٹ پائِیئنّہِ جِس نو ندرِ کرےءِ --1--
ਮਃ ੩ ॥	----	م: 3 --
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥	----	گُنٹ اوگُنٹ سمانِ ہہِ جِ آپِ کیِتے کرتارِ --
ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥	----	نانک ہُکمِ[1] منّنِئےَ سُکھُ پائیِئےَ گُر سبدی وِیچارِ --2-- | [1]حُکمِ۔
ਪਉੜੀ ॥	----	پئُڑی --
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥	----	انّدرِ راجا تکھتُ[1] ہےَ آپے کرے نِیاءُ -- | [1]تخت۔
ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥	----	گُر سبدی درُ جاݨیِئےَ انّدرِ مہلُ[1] اسراءُ -- | [1]محلُ۔

کھرے پرکھِ کھجانےَ[1] پائیئںِ کھوٹِیا ناہی تھاءُ ـ ـ | [1]خزانےَ	----	ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥
سبھُ سچو سچُ ورتدا سدا سچُ نِیاءُ ـ ـ	----	ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥
انمّرِت کا رسُ آئِیا منِ وسِیا ناءُ ـ ـ18ـ ـ	----	ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥
سلوک م: 1 ـ ـ	----	ਸਲੋਕ ਮਃ ੧ ॥
ہءُ مےَ کری تاں تُو ناہی تُو ہووہِ ہءُ ناہِ ـ ـ	----	ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥
بُوجھہُ گِیانی بُوجھنٹا ایہ اکتھ کتھا من ماہِ ـ ـ	----	ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
بِنُ گُرتتُ ن پائیئےَ الکھُ وسےَ سبھ ماہِ ـ ـ	Page# [1093]	ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥
ستِگُرُ ملےَ ت جانٹیئےَ جاں سبدُ وسےَ من ماہِ ـ ـ	----	ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
آپُ گِئیا بھرّمُ بھءُ گِئیا جنم مرن دُکھ جاہِ ـ ـ	----	ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥
گُرمتِ الکھُ لکھائیئےَ اُوتم متِ تراہِ ـ ـ	----	ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥

نانکؑ سوہنّ ہنّسا جپُ جاپہُ تِّربھوݨؑ تسۓَ سماہِ --1--	----	ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥
م: 3 --	----	ਮਃ ੩ ॥
منُ مانٹکُ جِنِ پرکھیا گُر سبدی وِیچارِ --	----	ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥
سے جن وِرلے جاݨئیہِ کلجُگ وِچ سنّسارِ --	----	ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥
آپےَ نو آپُ مِلِ رہِیا ہئُمےَ دُبِدھا مارِ --	----	ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥
نانکؑ نامِ رتے دُترُ ترے بھئُجلُ بِکھمُ سنّسارُ --2--	----	ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥
پئُڑی --	----	ਪਉੜੀ ॥
منمُکھ انّدرُ ن بھالنی مُٹھے اہنّمتے --	----	ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥
چارے کُنّڈاں بھوِ تھکے انّدرِ تِکھ تتے --	----	ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥
سِنّمرِتِ ساست ن سودھنی منمُکھ وِگُتے --	----	ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥

بِنُ گُر کِنے َن پائِیو ہرِ نامُ ہرِ ستے ـــ	----	ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥
تتُ گِیانُ وِیچارِیا ہرِ جپ ہرِ گتے ـــ19ـــ	----	ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥
سلوک م: 2 ـــ	----	ਸਲੋਕ ਮਃ ੨ ॥
آپے جانڑَے کرے آپِ آپے آنڑَے راسِ ـــ	----	ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
تِسے َ اگے َ نانکا کھلِءِ کیچےَ اردااِس[1] ـــ1ـــ | [1]عرداِس-	----	ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
م: 1 ـــ	----	ਮਃ ੧ ॥
جِنِ کِیا تِنِ دیکھیا آپے جانڑَے سوءِ ـــ	----	ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥
کِس نوُ کہِیئے َ نانکا جا گھرِ ورتے َ سبھُ کوءِ ـــ2ـــ	----	ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥
پئُڑی ـــ	----	ਪਉੜੀ ॥
سبھے تھوک وِسارِ اِکو مِتُ کرِ ـــ	----	ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥
منُ تنُ ہوءِ نِہالُ پاپا دہے َ ہرِ ـــ	----	ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥

آوݨ جاݨا چُکے جنمِ ن جاہِ مرِ --	----	ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥
سچُ نامُ آدھارُ سوگِ ن موہِ جرِ --	----	ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥
نانک نامُ ندھانُ من مہِ سنّجِ دھرِ --20--	----	ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥
سلوک م: 5 --	----	ਸਲੋਕ ਮਃ ੫ ॥
مائیا منہُ ن ویسرے مانگے دنّما دنّم --	----	ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥
سو پربھُ چِتِ ن آوئی نانک نہی کرنّم --1--	----	ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥
م: 5 --	----	ਮਃ ੫ ॥
مائیا ساتھِ ن چلئی کِیا لپٹاوہِ انّدھ --	----	ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥
گُر کے چرݨ دھِیاءِ تُو تُوٹہِ مائیا بنّدھ --2--	----	ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥
پئُڑی --	----	ਪਉੜੀ ॥
بھاݨے ہُکمُ[1] منائِئونُ بھاݨے سُکھُ پائِیا -- | [1]حُکم۔	----	ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

بھانۓ ستِگُر میلِئونُ بھانۓ سچُ دھِیائِیا --	----	ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥
بھانۓ جیوڈ ہور داتِ ناہی سچُ آکھِ سُنائِیا --	----	ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥
جِن کءُ پُورب لِکھیا تِن سچُ کمائِیا --	----	ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥
نانک تِس سرنٔاگتی جِن جگتُ اُپائِیا --21--	----	ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥
سلوک م: 3 --	----	ਸਲੋਕ ਮਃ ੩ ॥
جِن کءُ اندرِ گیانُ نہی بھےَ کی ناہی بِنّد --	----	ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥
نانک مُئِیا کا کِیا مارنٔا جِ آپِ مارے گوونّد --1--	----	ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥
م: 3 --	----	ਮਃ ੩ ॥
من کی پتّری واچنٔی سُکھی ہو سُکھُ سارُ --	----	ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥
سو برّاہمنٔ بھلا آکھیٔے جِ بُجھے برّہمُ بیچارُ --	----	ਸੋ ਬ੍ਰਾਹਮਣੁ ਭਲਾ ਆਖੀਐ ਜਿ ਬੁਝੈ ਬ੍ਰਹਮੁ ਬੀਚਾਰੁ ॥

ہرِ سالاہے[1] ہرِ پڑھے گُر کے سبدِ وِیچارِ -- | [1]سالاحے-	----	ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
آئیا اوہُ پرواݨُ ہےَ جِ کُل کا کرے اُدھارُ --	----	ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥
اگےَ جاتِ[1] ن پُچھیِئےَ کرݨی سبدُ ہےَ سارُ -- | [1]زات-	Page# [1094]	ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥
ہورُ کُوڑُ پڑݨا کُوڑُ کماوݨا بِکھیا نالِ پیارُ --	----	ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥
اندّرِ سُکھُ ن ہووئی منمُکھ جنمُ کھُیارُ[1] -- | [1]خُیارُ-	----	ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥
نانکؑ نامِ رتے سے اُبرے گُر کے ہیتِ اپارِ --2--	----	ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥
پئُڑی --	----	ਪਉੜੀ ॥
آپے کرِ کرِ ویکھدا آپے سبھُ سچا --	----	ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥
جو ہُکمُ[1] ن بُوجھےَ کھسم[2] کا سوئی نرُ کچا -- | [1]حُکمُ- [2]خصم-	----	ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥
جِتُ بھاوے تِتُ لائِدا گُرمُکھِ ہرِ سچا --	----	ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥

سبھنا کا ساہِبُ[1] ایکُ ہے گُر سبدی رچا -- | [1]صاحِبُ-	----	ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥
گُرمُکھِ سدا سلاہیِئے[1] سبھِ تِس دے جچا -- | [1]سلاحیِئے-	----	ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥
جِءُ نانکُ آپِ نچائِدا تِو ہی کو نچا --22--1-- سُدھ --	----	ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥
مارُو وار مہلا[1] 5 ڈکھݨے م: 5 | [1]محلا-	----	ਮਾਰੂ ਵਾਰ ਮਹਲਾ ੫ ਡਖਣੇ ਮਃ ੫
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
تُو چءُ سجݨ مَیڈِیا ڈیئی سِسُ اُتارِ --	----	ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
نَیݨ مہنّجے ترسدے کدِ پسی دِیدارُ --1--	----	ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥
م: 5 --	----	ਮਃ ੫ ॥
نِیہُ مہنّجا تئُو نالِ بِیا نیہ کُوڑاوے ڈیکھُ --	----	ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥
کپڑ بھوگ ڈراوݨے جِچرُ پِری ن ڈیکھُ --2--	----	ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥
م: 5 --	----	ਮਃ ੫ ॥

اُٹھی جھالُو کنّتڑے ہءُ پسی تءُ دِیدارُ ۔۔	ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥
کاجلُ ہار تموّل رسُ بِنُ پسے ہبھِ رس چھارُ ۔۔3۔۔	ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥
پئُڑی ۔۔	ਪਉੜੀ ॥
تُو سچا ساہِبُ[1] سچُ سچُ سبھُ دھارِیا ۔۔	ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥
گُرمُکھِ کیتو تھاٹُ سِرجِ سنّسارِیا ۔۔	ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥
ہرِ آگِیا ہوۓ بید پاپُ پُنّنُ وِیچارِیا ۔۔	ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥
بّرہما بِسنُ مہیسُ ترّے گُنٹ بِستھارِیا ۔۔	ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥
نو کھنّڈ پّرِتھمی ساجِ ہرِ رنّگ سوارِیا ۔۔	ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥
ویکی جنّت اُپاءِ انّترِ کل دھارِیا ۔۔	ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥
تیرا انّتُ ن جاݨۓ کوءِ سچُ سِرجݨہارِیا ۔۔	ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥

[1] صاحِبُ۔

ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥	----	تُو جانٔہِ سبھ بِدھِ آپِ گُرمُکھِ نِستارِیا --1--
ਡਖਣੇ ਮਃ ੫ ॥	----	ڈکھنٹے م: 5 --
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥	----	جے تُو مِترُ اساڈڑا ہِک بھوری نا ویچھوڑِ --
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥	----	جیءُ مہِنّجا تءُ موہِیا کدِ پسی جانی توہِ --1--
ਮਃ ੫ ॥	----	م: 5 --
ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥	----	دُرجن تُو جلُ بھاہڑی وِچھوڑے مرِ جاہِ --
ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥	----	کنّتا تُو سءُ سیجڑی مَیڈا ہبھو دُکھُ اُلاہِ --2--
ਮਃ ੫ ॥	----	م: 5 --
ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥	----	دُرجنُ دُوجا بھاءُ ہےَ ویچھوڑا ہئُمےَ روگُ --
ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥	----	سجݨُ سچا پاتِساہُ[1] جِسُ مِلِ کیچےَ بھوگُ --3-- | [1]پاتِشاہُ-
ਪਉੜੀ ॥	----	پئُڑی --

تُو اگم دئِیالُ بیئنّتُ تیری کِیمتِ[1] کہے کئُݨُ -- | [1]قیمتِ-	----	ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥
تُدھُ سِرجِیا سبھُ سنّسارُ تُو نائِکُ سگل بھئُݨ --	----	ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥
تیری کُدرتِ[1] کوءِ ن جاݨے میرے ٹھاکُر سگل رئُݨ -- | [1]قُدرتِ-	----	ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥
تُدھُ اپڑِ کوءِ ن سکے تُو اِبناسی جگ اُدھرݨ --	----	ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥
تُدھُ تھاپے چارے جُگ تُو کرتا سگل دھرݨ --	----	ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥
تُدھُ آوݨ جاݨا کِیا تُدھُ لیپُ ن لگے تِرݨ --	Page# [1095]	ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥
جِسُ ہووہِ آپِ دئِیالُ تِسُ لاوہِ ستِگُر چرݨ --	----	ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥
تُو ہورتُ اُپاءِ ن لبھہی اِبناسی سرِسٹِ کرݨ --2--	----	ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥
ڈکھݨے م: 5 --	----	ਡਖਣੇ ਮਃ ੫ ॥
جے تُو وتہِ اںگݨے ہبھ دھرتِ سُہاوی ہوءِ --	----	ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥

ہِکسُ کنّتےَ باہری میَڈی وات ن پُچھےَ کوءِ --1--	-----	ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥
م: 5 --	-----	ਮਃ ੫ ॥
سبھے ٹول سُہاوݨے سہُ بیَٹھا انّگݨُ ملِ --	-----	ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥
پہی ن ونّجےَ بِرتھڑا جو گھرِ آوےَ چلِ --2--	-----	ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥
م: 5 --	-----	ਮਃ ੫ ॥
سیج وِچھائی کنّت کُو کِیا ہبھُ سِیگارُ --	-----	ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥
اِتی منّجھِ ن سماوئی جے گلِ پہِرا ہارُ --3--	-----	ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥
پئُڑی --	-----	ਪਉੜੀ ॥
تُو پاربّرہمُ پریسرُ جوݨِ ن آوہی --	-----	ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥
تُو ہُکمی[1] ساجہِ سّرِسٹِ ساجِ سماوہی -- | [1]حُکمی-	-----	ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥
تیرا رُوپُ ن جائی لکھیا کِءُ تُجھہِ دھیاوہی --	-----	ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥

تُو سبھ مہِ ورتہِ آپِ کُدرتِ[1] دیکھاوہی -- | [1]قُدرتِ-	----	ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥
تیری بھگتِ بھرے بھنّڈار توٹِ ن آوہی --	----	ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥
ایہِ رتن جویہر لال کِیم[1] ن پاوہی -- | [1]قیِمَ-	----	ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥
جِسُ ہووِہ آپِ دئِیالُ تِسُ ستِگُر سیوا لاوہی --	----	ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥
تِسُ کدے ن آوےَ توٹِ جو ہرِ گُنڑ گاوہی --3--	----	ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥
ڈکھنڑے م: 5 --	----	ਡਖਣੇ ਮਃ ੫ ॥
جا مُو پسی ہٹھ مےَ پِری مہِجےَ نالِ --	----	ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥
ہبھے ڈُکھ اُلاہِئمُ نانک ندرِ نِہالِ --1--	----	ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥
م: 5 --	----	ਮਃ ੫ ॥
نانک بَیٹھا بھکھے واءُ لنّمے سیوہِ درُ کھڑا --	----	ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥

پِرِیۓ تۄُ جانڑُ مہِجا ساءُ جۄئی سائی مُہُ کھڑا --2--	----	ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥
م: 5 --	----	ਮਃ ੫ ॥
کِیا گالائِئو بھُوچھ پر ویلِ ن جۄہے کنّت تۄُ --	----	ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥
نانکؕ پھُلا سنّدی واڑِ کھِڑِیا ہبھُ سنّسارُ جِءُ --3--	----	ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥
پئُڑی --	----	ਪਉੜੀ ॥
سُگھڑُ سُجانڑُ سرُوپُ تۄُ سبھ مہِ ورتنّتا --	----	ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥
تۄُ آپے ٹھاکُرُ سیوکو آپے پۄُجنّتا --	----	ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥
دانا بِینا آپِ تۄُ آپے ستونّتا --	----	ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥
جتی ستی پ٘ربھُ نِرملا میرے ہرِ بھگونّتا --	----	ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥
سبھُ ب٘رہم پسارُ پسارِئو آپے کھیلنّتا --	----	ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥

اِہُ آوا گونُ رچائِئو کرِ چوج دیکھنّتا ۔۔	ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥
تِسُ باہُڑ گربھِ ن پاوہی جِسُ دیوہِ گُر منّتا ۔۔	ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥
جِءُ آپِ چلاوہِ تِءُ چلدے کِچھُ وسِ ن جنّتا ۔۔4۔۔	ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥
ڈکھنے م: 5 ۔۔	ਡਖਣੇ ਮਃ ੫ ॥
کُریئے کُریئے وَیدِیا تلِ گاڑا مہریرُ ۔۔	ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥
ویکھے چھِٹڑِ تھیودو جامِ کھِسنّدو پیرُ ۔۔1۔۔	ਵੇਖੇ ਛਿਟਿੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥
م: 5 ۔۔	ਮਃ ੫ ॥
سچُ جانڑے کچُ وَیدِئو تُو آگھُو آگھے سلوے ۔۔	ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥
نانک آتسڑی[1] منّجھِ نینُّو بِیا ڈھلِ پبنِ جِءُ جُنّمِئو ۔۔2۔۔ | [1]آتشڑی-	ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥
م: 5 ۔۔	ਮਃ ੫ ॥
بھورے بھورے رُوہڑے سیویدے آلکُ ۔۔	ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥

مُدتِ پئی چِراݨیا پھِرِ کڈُو آوے رُتِ --3--	----	ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥
پئُڑی --	----	ਪਉੜੀ ॥
تُدھُ رُوپُ ن ریکھِیا جاتِ[1] تُو ورنا باہرا -- | [1]زاتِ-	Page# [1096]	ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥
اے مانٔس جاݨہِ دُورِ تُو ورتہِ جاہرا[1] -- | [1]ظاہرا-	----	ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥
تُو سبھِ گھٹ بھوگہِ آپِ تُدھُ لیپُ ن لاہرا --	----	ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥
تُو پُرکھُ اننّدی اننّت سبھ جوتِ سماہرا --	----	ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥
تُو سبھ دیوا مہِ دیو بِدھاتے نرہرا --	----	ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥
کِیا آرادھے جِہوا اِک تُو اِبناسی اپرپرا --	----	ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥
جِسُ میلہِ ستِگُرُ آپِ تِس کے سبھِ کُل ترا --	----	ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
سیوک سبھِ کردے سیو درِ نانکُ جنُ تیرا --5--	----	ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥

ڈکھنے م: 5 --	----	ਡਖਣੇ ਮਃ ੫ ॥
گھڈڑڑا ترِنْ چھائِیا گاپھل[1] جلِئوہُ بھاہِ -- | [1]غافل-	----	ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥
جِنا بھاگ متھاہڑے تِن اُستادپناہِ --1--	----	ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥
م: 5 --	----	ਮਃ ੫ ॥
نانک پِیٹھا پکا ساجِیا دھرِیا آنْ مئُجُوُد --	----	ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥
باجھہُ ستِگُر آپنے بَیٹھا جھاکُ دُرود --2--	----	ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥
م: 5 --	----	ਮਃ ੫ ॥
نانک بھُسرِییا پکائِیا پائِیا تھالےَ ماہِ --	----	ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
جِنی گُرو منائِیا رجِ رجِ سیئی کھاہِ --3--	----	ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥
پئُڑی --	----	ਪਉੜੀ ॥
تُدھُ جگ مہِ کھیلُ رچائِیا وِچِ ہئُمےَ پائِیا --	----	ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥

ایکُ منّدرُ پنّجّ چوٗر ہہِ نِت کرہِ بُرِیائِیا ۔۔	----	ੲੇਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥
دس ناری اِکُ پُرکھُ کرِ دسے سادِ لوبھائِیا[1] ۔۔	----	ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥
اینِ مائِیا موہݨی موہِیا نِت پھرہِ بھرمائِیا ۔۔	----	ੲੇਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥
ہاٹھا دووےَ کیِتیِئو سِو سکتِ ورتائِیا ۔۔	----	ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥
سِو اگےَ سکتی ہارِیا ایوےَ ہرِ بھائِیا ۔۔	----	ਸਿਵ ਅਗੈ ਸਕਤੀ ਹਾਰਿਆ ੲੇਵੈ ਹਰਿ ਭਾਈਆ ॥
اِکِ وِچہُ ہی تُدھُ رکھِیا جو ستسنّگِ مِلائِیا ۔۔	----	ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥
جل وِچہُ بِنّبُ اُٹھالِئو جل ماہِ سمائِیا ۔۔6۔۔	----	ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥
ڈکھݨے م: 5 ۔۔	----	ਡਖਣੇ ਮਃ ੫ ॥
آگاہا کوُ ترّاگھِ پِچھا پھیرِ ن مُہڈڑا ۔۔	----	ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
نانکؔ سِجھِ اِویہا وار بہُڑِ ن ہووی جنمڑا ۔۔1۔۔	----	ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥

[1] لوبھائِیا۔

م: 5 --	----	ਮਃ ੫ ॥
سجنُ مَیڈا چائِیا ہبھ کہی دا مِتُ --	----	ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
ہبھے جانّنِ آپنا کہی ن ٹھاہے چِتُ --2--	----	ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
م: 5 --	----	ਮਃ ੫ ॥
گُجھڑا لدھمُ لالُ متھے ہی پرگٹُ تھِیا --	----	ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥
سوئی سُہاوا تھانُ جتھے پِریۓ نانک جی تُو وُٹھیا --3--	----	ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥
پئُڑی --	----	ਪਉੜੀ ॥
جا تُو میرے ولِ ہے تا کِیا مُہچھندا --	----	ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
تُدھُ سبھ کِچھُ مَینو سئُپِیا جا تیرا بنّدا --	----	ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
لکھمی توٹِ ن آوئی کھاءِ کھرچِ[1] رہنّدا -- | [1]خرچ-	----	ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥
لکھ چئُراسیہ میدنی سبھ سیو کرنّدا --	----	ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥

ایہ وَیری مِتّر سبھِ کِیتیا نہ منّگہِ منّدا ـــ	----	ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥
لیکھا کوءِ ن پچُھئی جا ہرِ بکھسنّدا[1] ـــ | [1]بخشنّدا۔	----	ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥
اننّدُ بھئِیا سُکھُ پائِیا مِلِ گُر گووِنّدا ـــ	----	ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥
سبھے کاج سوارِئے جا تُدھُ بھاونّدا ـــ7ـــ	----	ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥
ڈکھنٔے م: 5 ـــ	----	ਡਖਣੇ ਮਃ ੫ ॥
ڈیکھݨ کوُ مُستاکُ[1] مُکھُ کِجیہا تءُ دھݨی ـــ | [1]مُشتاکُ۔	----	ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥
پھِردا کِتےَ ہالِ جا ڈِٹھمُ تا منُ دھرّاپِیا ـــ1ـــ	----	ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥
م: 5 ـــ	----	ਮਃ ੫ ॥
دُکھِیا درد گھݨے ویدن جاݨے توُ دھݨی ـــ	Page# [1097]	ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥
جاݨا لکھ بھوے پِری ڈِکھنّدو تا جِیوسا ـــ2ـــ	----	ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥
م: 5 ـــ	----	ਮਃ ੫ ॥

ڈھہدی جاءِ کرارِ	----	ਢਹਦੀ ਜਾਇ ਕਰਾਰਿ
وہنِ وہنّدے مےَ ڈِٹھیا --		ਵਹਣਿ ਵਹੰਦੇ ਮੈ ਡਿਠਿਆ ॥
سیئی رہے اماݨ	----	ਸੇਈ ਰਹੇ ਅਮਾਣ
جِنا ستِگُر بھیٹِیا --3--		ਜਿਨਾ ਸਤਿਗੁਰੁ ਭੇਟਿਆ ॥੩॥
پئُڑی --	----	ਪਉੜੀ ॥
جِسُ جن تیری بھُکھ ہےَ	----	ਜਿਸੁ ਜਨ ਤੇਰੀ ਭੁਖ ਹੈ
تِسُ دُکھُ ن وِیاپےَ --		ਤਿਸੁ ਦੁਖੁ ਨ ਵਿਆਪੈ ॥
جِنِ جنِ گُرمُکھِ بُجھِیا	----	ਜਿਨਿ ਜਨਿ ਗੁਰਮੁਖਿ ਬੁਝਿਆ
سُ چہُ کُنّڈی جاپےَ --		ਸੁ ਚਹੁ ਕੁੰਡੀ ਜਾਪੈ ॥
جو نرُ اُس کی سرݨی پرے	----	ਜੋ ਨਰੁ ਉਸ ਕੀ ਸਰਣੀ ਪਰੈ
تِسُ کنّبہِ پاپےَ --		ਤਿਸੁ ਕੰਬਹਿ ਪਾਪੈ ॥
جنم جنم کی ملُ اُترےَ	----	ਜਨਮ ਜਨਮ ਕੀ ਮਲੁ ਉਤਰੈ
گُر دھُوڑی ناپےَ --		ਗੁਰ ਧੂੜੀ ਨਾਪੈ ॥
جِنِ ہرِ بھاݨا منّنِیا	----	ਜਿਨਿ ਹਰਿ ਭਾਣਾ ਮੰਨਿਆ
تِسُ سوگُ ن سنّتاپےَ --		ਤਿਸੁ ਸੋਗੁ ਨ ਸੰਤਾਪੈ ॥
ہرِ جیءُ تُو سبھنا کا مِتُ ہےَ	----	ਹਰਿ ਜੀਉ ਤੂ ਸਭਨਾ ਕਾ ਮਿਤੁ ਹੈ
سبھِ جاݨہِ آپےَ --		ਸਭਿ ਜਾਣਹਿ ਆਪੈ ॥
اَیسی سوبھا جنےَ کی	----	ਐਸੀ ਸੋਭਾ ਜਨੈ ਕੀ
جیوڈُ ہرِ پرتاپےَ --		ਜੇਵਡੁ ਹਰਿ ਪਰਤਾਪੈ ॥

سبھ انّترِ جن ورتائِیا ہرِ جن تے جاپۓ --8--	----	ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥
ڈکھنے م: 5 --	----	ਡਖਣੇ ਮਃ ੫ ॥
جِنا پِچھے ہءُ گئی سے مےَ پِچھے بھی روِیاسُ --	----	ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥
جِنا کی مےَ آسڑی تِنا مہِجی آس --1--	----	ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥
م: 5 --	----	ਮਃ ੫ ॥
گِلی گِلی روڈڑی بھئُدی بھوِ بھوِ آءِ --	----	ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥
جو بَیٹھے سے پھاتھِیا اُبرے بھاگ متھاءِ --2--	----	ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥
م: 5 --	----	ਮਃ ੫ ॥
ڈِٹھا ہبھ مجھاہِ کھالی[1] کوءِ ن جاݨیٔۓ -- | [1]خالی-	----	ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥
تےَ سکھی بھاگ متھاہِ جِنی میرا سجݨُ راوِیا --3--	----	ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥
پئُڑی --	----	ਪਉੜੀ ॥

ہءُ ڈھاڈھی درِ گُݨ گاودا جے ہرِ پّربھ بھاوے --	----	ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥
پّربھُ میرا تھِر تھاوری ہور آوے جاوے --	----	ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥
سو منّگا دانُ گوسائِیا[1] جِتُ بھُکھ لہِ جاوے -- | [1]گوسائِیا-	----	ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥
پّربھ جیءُ دیوہُ درسنُ آپݨا جِتُ ڈھاڈھی تّرِپتاوے --	----	ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥
ارداسِ[1] سُݨی داتارِ پّربھِ ڈھاڈھی کءُ مہلِ[2] بُلاوے -- | [1]عرداسِ- [2]محلِ-	----	ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥
پّربھ دیکھدِیا دُکھ بھُکھ گئی ڈھاڈھی کءُ منّگݨُ چِتِ ن آوے --	----	ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥
سبھے اِچھا پُورِیا لگِ پّربھ کے پاوے --	----	ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥
ہءُ نِرگُݨُ ڈھاڈھی بکھسِئونُ[1] پّربھِ پُرکھِ ویداوے --9-- | [1]بخشِئونُ-	----	ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥
ڈکھݨے م: 5 --	----	ਡਖਣੇ ਮਃ ੫ ॥
جا چھُٹے تا کھاکُ[1] تُو سُنّجی کنّتُ ن جاݨہی -- | [1]خاکُ-	----	ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥

دُرجن سیتی نیہُ تُو کے گُݨ ہرِ رنّگُ ماݨہی --1--	----	ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥
م: 5 --	----	ਮਃ ੫ ॥
نانکُ جِسُ بِنُ گھڑی ن جِیوݨا وِسرے سرے ن بِنّد --	----	ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
تِسُ سِءُ کِءُ من رُوسیۓ جِسہِ ہماری چِنّد --2--	----	ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
م: 5 --	----	ਮਃ ੫ ॥
رتے رنّگِ پاربّرہم کے منُ تنُ اتِ گُلالُ --	----	ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥
نانکُ وِݨُ ناوے آلُودِیا جِتی ہورُ کھِیالُ[1] --3-- | [1]خِیالُ-	----	ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥
پوڑی --	----	ਪਵੜੀ ॥
ہرِ جیءُ جا تُو میرا مِتّرُ ہے تا کِیا مے کاڑا --	----	ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥
جِنی ٹھگی جگُ ٹھگِیا سے تُدھُ مارِ نِواڑا --	----	ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥
گُرِ بھئُجلُ پارِ لنّگھائِیا جِتا پاواڑا --	----	ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥

گُرمتی سبھِ رس بھوگدا وڈا آکھاڑا --	----	ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥
سبھِ اِنّدرِییا وسِ کرِ دِتیئو ستونّتا ساڑا --	----	ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥
جِتُ لائیئنِ تتےَ لگدِییا نہ کھِنّجوتاڑا --	----	ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥
جو اِچھی سو پھلُ پائِدا گُرِ اندرِ واڑا --	Page# [1098]	ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥
گُرُ نانکُ تُٹھا بھائِرہُ ہرِ وسدا نیڑا --10--	----	ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
ڈکھنّے م: 5 --	----	ਡਖਣੇ ਮਃ ੫ ॥
جا مُونّ آوہِ چِتِ تُو تا سبھے سُکھ لہاءُ --	----	ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥
نانک من ہی منّجھِ رنّگاولا پِری تہِجا ناءُ --1--	----	ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥
م: 5 --	----	ਮਃ ੫ ॥
کپڑ بھوگ وِکار اے سبھے ہی چھار --	----	ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥

کھاکُ[1] لوڑیدا[2] تنّنِ کھے جو رتے دِیدارُ ــ۔ـ2ــ۔ــ | [1]خاکُ۔ [2]لوڑیدا۔	----	ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰੁ ॥੨॥
م: 5 ــ۔ــ	----	ਮਃ ੫ ॥
کِیا تکہِبیا پاس کرِہیئڑے ہِکُ ادھارُ ــ۔ــ	----	ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥
تھیءُ سنّتن کی ریݨُ جِتُ لبھی سُکھ داتارُ ــ۔ـ3ــ۔ــ	----	ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥
پئُڑی ــ۔ــ	----	ਪਉੜੀ ॥
وِݨُ کرما ہرِ جیءُ ن پائیئےَ بِنُ ستِگر منُویا ن لگےَ ــ۔ــ	----	ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥
دھرمُ دھِیرا کلِ انّدرے اِہُ پاپی مُولِ ن تگےَ ــ۔ــ	----	ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
اِہ کرُ کرے سُ اِہ کرُ پائے اِک گھڑی مُہتُ ن لگےَ ــ۔ــ	----	ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥
چارے جُگ مےَ سودھِیا وِݨُ سنّگتِ اہنّکارُ ن بھگےَ ــ۔ــ	----	ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥
ہئُمےَ مُولِ ن چھُٹئی وِݨُ سادھُو ستسنّگےَ ــ۔ــ	----	ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥

تِچرُ تھاہ ن پاوئی جِچرُ ساہِب[1] سِءُ من بھنّگے ـ ـ | [1]صاحِب ـ	----	ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥
جِن جن گُرمُکھِ سیوِیا تِسُ گھرِ دِیباݨُ اھگے ـ ـ	----	ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥
ہرِ کِرپا تے سُکھُ پائِیا گُر ستِگُر چرݨی لگے ـ ـ11ـ ـ	----	ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥
ڈکھݨے م: 5 ـ ـ	----	ਡਖਣੇ ਮਃ ੫ ॥
لوڑِیدو ہبھ جاءِ سو مِیرا مِیرنّن سِرِ ـ ـ	----	ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
ہٹھ منّجھاہُو سو دھݨی چئُدو مُکھِ الاءِ ـ ـ1ـ ـ	----	ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
م: 5 ـ ـ	----	ਮਃ ੫ ॥
ماݨِکُو موہِ ماءُ ڈِنّنا دھݨی اپاہِ ـ ـ	----	ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
ہِیاءُ مِہجا ٹھنّڈھڑا مُکھہُ سچُ الاءِ ـ ـ2ـ ـ	----	ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
م: 5 ـ ـ	----	ਮਃ ੫ ॥
مُو تھِیائُو سیج نَیݨا پِری وِچھاوݨا ـ ـ	----	ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥

جے ڈیکھےَ ہِک وار
تا سُکھ کِیما ہُو باہرے --3--

ਜੇ ਡੇਖੈ ਹਿਕ ਵਾਰ
ਤਾ ਸੁਖ ਕੀਮਾ ਹੁ ਬਾਹਰੇ ॥੩॥

پئُڑی --

ਪਉੜੀ ॥

مَنُ لوچےَ ہرِ مِلݨ کءُ
کِءُ درسنُ پائِیا --

ਮਨੁ ਲੋਚੈ ਹਰਿ ਮਿਲਣ ਕਉ
ਕਿਉ ਦਰਸਨੁ ਪਾਈਆ ॥

مےَ لکھ وِڑتے ساہِبا[1]
جے بِنّد بولائِیا[2] -- | [1]صاحبا- [2]بولائیا-

ਮੈ ਲਖ ਵਿੜਤੇ ਸਾਹਿਬਾ
ਜੇ ਬਿੰਦ ਬੋੁਲਾਈਆ ॥

مےَ چارے کُنڈا بھالِیا
تُدھ جیوڈُ ن سائِیا --

ਮੈ ਚਾਰੇ ਕੁੰਡਾ ਭਾਲੀਆ
ਤੁਧੁ ਜੇਵਡੁ ਨ ਸਾਈਆ ॥

مےَ دسِہُ مارگ سنّتہو
کِءُ پربھُو مِلائِیا --

ਮੈ ਦਸਿਹੁ ਮਾਰਗੁ ਸੰਤਹੋ
ਕਿਉ ਪ੍ਰਭੂ ਮਿਲਾਈਆ ॥

مَنُ ارپِہُ ہئُمےَ تجہُ
اِتُ پنّتھِ جُلائِیا --

ਮਨੁ ਅਰਪਿਹੁ ਹਉਮੈ ਤਜਹੁ
ਇਤੁ ਪੰਥਿ ਜੁਲਾਈਆ ॥

نِت سیوِہُ ساہِبُ[1] آپݨا
ستسنّگِ مِلائِیا -- | [1]صاحبُ-

ਨਿਤ ਸੇਵਿਹੁ ਸਾਹਿਬੁ ਆਪਣਾ
ਸਤਸੰਗਿ ਮਿਲਾਈਆ ॥

سبھے آسا پُورِییا
گُر مہلِ[1] بُلائِیا -- | [1]محلِ-

ਸਭੇ ਆਸਾ ਪੂਰੀਆ
ਗੁਰ ਮਹਲਿ ਬੁਲਾਈਆ ॥

تُدھ جیوڈُ ہورُ ن سُجھئی
میرے مِترُ گوسائِیا[1] --12-- | [1]گوسائیا-

ਤੁਧੁ ਜੇਵਡੁ ਹੋਰੁ ਨ ਸੁਝਈ
ਮੇਰੇ ਮਿਤ੍ਰ ਗੋੁਸਾਈਆ ॥੧੨॥

ڈکھنے م: 5 --	----	ਡਖਣੇ ਮਃ ੫ ॥
مُو تھِیائُو تکھتُ[1] پِری مھنّجے پاتِساہ[2] -- | [1]تخت۔ [2]پاتِشاہ۔	----	ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
پاو مِلاوے کولِ کول جِوے بِگساودو --1--	----	ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
م: 5 --	----	ਮਃ ੫ ॥
پِرِیا سنّدڑی بھُکھ مُو لاوݨ تھی وِتھرا --	----	ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
جاݨُ مِٹھائی اِکھ بیئی پِیڑے نا ہُٹے --2--	----	ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
م: 5 --	----	ਮਃ ੫ ॥
ٹھگا نِیہُ مترّوڑِ جاݨُ گنّدھرّبا نگری --	----	ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
سُکھ گھٹائُو ڈُوءِ اِسُ پنّدھاݨُو گھر گھݨے --3--	----	ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
پئُڑی --	----	ਪਉੜੀ ॥
اکل کلا نہ پائیئَ پّربھُ الکھ الیکھنّ --	----	ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥

کھٹُ درسنُ بھّرمتے پھِرہِ نہ ملیئے بھیکھنّ --	----	ਖਟੁ ਦਰਸਨੁ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥
ورت کرہِ چنّدرائِٹا سے کتےَ ن لیکھنّ --	Page# [1099]	ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥
بید پڑہِ سنّپُورنا تتُ سار ن پیکھنّ --	----	ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥
تِلکُ کڈھہِ اِسنانُ کرِ انّترِ کالیکھنّ --	----	ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥
بھیکھی پّربھُو ن لبھئی وِنُ سچی سِکھنّ --	----	ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥
بھُولا مارگِ سو پوَے جِسُ دھُرِ مستکِ لیکھنّ --	----	ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥
تِنِ جنمُ سوارِیا آپنا جِنِ گُرُ اکھی دیکھنّ --13--	----	ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥
ڈکھنے م: 5 --	----	ਡਖਣੇ ਮਃ ੫ ॥
سو نِواہُو گڈِ جو چلائُو ن تھیئے --	----	ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥
کار کُوڑاوی چھڈِ سنّمل سچُ دھنی --1--	----	ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥

م: 5 ــ ــ	----	ਮਃ ੫ ॥
ہبھ سمائی جوتِ جِ ءُ جل گھٹائُو چنّدرما ــ ــ	----	ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥
پرگٹُ تھِیا آپِ نانکُ مستکِ لِکھِیا ــ ــ2ــ ــ	----	ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥
م: 5 ــ ــ	----	ਮਃ ੫ ॥
مُکھ سُہاوے نامُ چ ءُ آٹھ پہر گُنڑ گاءُ ــ ــ	----	ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥
نانکُ درگہ منّنِیئہِ مِلی نِتھاوے تھاءُ ــ ــ3ــ ــ	----	ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥
پئُڑی ــ ــ	----	ਪਉੜੀ ॥
باہر بھیکھِ ن پائیئَے پّربھُ انّترجامی ــ ــ	----	ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥
اِکسُ ہرِ جیءُ باہری سبھ پھِرے نِکامی ــ ــ	----	ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥
منُ رتا کُٹنّب سِءُ نِت گربِ پھِرامی ــ ــ	----	ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥
پھِرہِ گُمانی جگ مہِ کِیا گربہِ دامی ــ ــ	----	ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥

چلدِیا نالِ ن چلئی کھِن جاءِ بِلامی ــ۔	----	ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥
بِچھڑدے پھِرہِ سنّسار مہِ ہرِ جی ہُکامی[1] ــ۔ | [1]حُکامی۔	----	ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥
کرمُ کھُلا گُرُ پائِیا ہرِ مِلِیا سُیامی ــ۔	----	ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥
جوٗ جنُ ہرِ کا سیوکوٗ ہرِ تِس کی کامی ــ۔14ــ۔	----	ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ڈکھنے م: 5 ــ۔	----	ਡਖਣੇ ਮਃ ੫ ॥
مُکھہُ الائے ہبھ مرنُ پچھاݨّدو کوءِ ــ۔	----	ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥
نانکُ تِنا کھاکُ[1] جِنا یکِینا[2] ہِکُ سِءُ ــ۔1ــ۔ | [1]خاکُ۔ [2]یقِینا۔	----	ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥
م: 5 ــ۔	----	ਮਃ ੫ ॥
جاݨُ وسنّدو منّجھِ پچھاݨُو کو ہیکڑو ــ۔	----	ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥
تےَ تنِ پڑدا ناہِ نانکُ جےَ گُرُ بھیٹِیا ــ۔2ــ۔	----	ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥
م: 5 ــ۔	----	ਮਃ ੫ ॥

مترِی کانڈھکُ آہ پاو دھووندّوپِیوسا --	----	ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥
مُو تنِ پرّیمُ اتھاہ پسنڑ کُو سچا دھنٹی --3--	----	ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥
پئُڑی --	----	ਪਉੜੀ ॥
نِربھءُ نامُ وِسارِیا نالِ مائِیا رچا --	----	ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥
آوےَ جاءِ بھوائیۓَ بہُ جونی نچا --	----	ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥
بچنُ کرے تےَ کھِسکِ جاءِ بولے سبھُ کچا --	----	ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥
انّدرہُ تھوتھا کُوڑِیارُ کُوڑی سبھ کھچا --	----	ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥
وَیرُ کرے نِروَیر نالِ جھُوٹھے لالچا --	----	ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥
مارِیا سچےَ پاتِساہِ[1] ویکھِ دھُرِ کرمچا -- | [1]پاتِشاہِ-	----	ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥
جمدُوتی ہےَ ہیرِیا دُکھ ہی مہِ پچا --	----	ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥

ہویا تپاوسُ دھرم کا نانکؑ درِ سچا --15--	----	ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ڈکھنے م: 5 --	----	ਡਖਣੇ ਮਃ ੫ ॥
پربھاتے پّربھ نامِ جپِ گُر کے چرنْ دھِیاءِ --	----	ਪਰਭਾਤੇ ਪ੍ਰਭ ਨਾਮਿ ਜਪਿ ਗੁਰ ਕੇ ਚਰਣ ਧਿਆਇ ॥
جنم مرنْ ملُ اُترےَ سچے کے گُنْ گاءِ --1--	----	ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
م: 5 --	----	ਮਃ ੫ ॥
دیہ انّدھاری انّدھُ سُنّجی نام وِہُوݨیا --	----	ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥
نانکؑ سپھل جنّمُ جےَ گھٹِ وُٹھا سچُ دھݨی --2--	----	ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥
م: 5 --	----	ਮਃ ੫ ॥
لوِئݨ لوِئی ڈِٹھ پِیاس ن بُجھےَ مُو گھݨی --	----	ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
نانکؑ سے اکھڑِییا بِئنّنِ جِنی ڈِسنّدو ما پِری --3--	----	ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
پئُڑی --	Page# [1100]	ਪਉੜੀ ॥

جِن جن گُرمُکھِ سیوِیا تِن سبھِ سُکھ پائی --	----	ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
اوہُ آپِ تریا کُٹنّب سِءُ سبھِ جگتُ ترائی --	----	ਓਹੁ ਆਪਿ ਤਰਿਆ ਕੁਟੰਬ ਸਿਉ ਸਭਿ ਜਗਤੁ ਤਰਾਈ ॥
اوِن ہرِ ناما دھنُ سنّچِیا سبھ تِکھا بُجھائی --	----	ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥
اوِن چھڈّے لالچ دُنی کے انترِ لِو لائی --	----	ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥
اوسُ سدا سدا گھرِ اننّدُ ہےَ ہرِ سکھا سہائی --	----	ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
اوِن وَیری مِتّر سم کِیتیا سبھ نالِ سُبھائی --	----	ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥
ہویا اوہی الُ جگ مہِ گُر گیانُ جپائی --	----	ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥
پُورب لِکھیا پائیا ہرِ سِءُ بݨِ آئی --16--	----	ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
ڈکھݨے م: 5 --	----	ਡਖਣੇ ਮਃ ੫ ॥
سچُ سُہاوا کاڈھیۓ کُوڑے کُوڑی سوءِ --	----	ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥

نانک وِرلے جاݨیئہِ جِن سچُ پلےَ ہوءِ --1--	----	ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥
م: 5 --	----	ਮঃ ੫ ॥
سجݨ مُکھُ انُوپُ اٹھے پہر نِہالسا --	----	ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
سُتڑی سو سہُ ڈِٹھُ تےَ سُپنے ہءُ کھنّنیئےَ --2--	----	ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
م: 5 --	----	ਮঃ ੫ ॥
سجݨ سچُ پرکھِ مُکھِ الاوݨُ تھوتھرا --	----	ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
منّ مجھاہُو لکھِ تُدھہُ دُورِ ن سُ پِری --3--	----	ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
پئُڑی --	----	ਪਉੜੀ ॥
دھرتِ آکاسُ پاتالُ ہےَ چنّدُ سُورُ بِناسی --	----	ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
بادِساہ[1] ساہ اُمراو کھان[2] ڈھاہِ ڈیرے جاسی -- | [1]بادِشاہ- [2]خان-	----	ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥
رنّگ تُنّگ گرِیب[1] مست سبھُ لوکُ سِدھاسی -- | [1]غرِیب-	----	ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥

کاجی[1] سیکھ مسائِکا[2]
سبھے اُٹھِ جاسی -- | [1]قاضی- [2]مشائِکا-

ਕਾਜੀ ਸੇਖ ਮਸਾਇਕਾ
ਸਭੇ ਉਠਿ ਜਾਸੀ ॥

پِیرپَیکابر اَئُلیِۓ
کو تھِرُ ن رہاسی --

ਪੀਰ ਪੈਕਾਬਰ ਅਉਲੀਏ
ਕੋ ਥਿਰੁ ਨ ਰਹਾਸੀ ॥

روجا[1] باگ نِواج[2] کتیب
وِنُڑ بُجھے سبھ جاسی -- | [1]روزا- [2]نِواز-

ਰੋਜਾ ਬਾਗ ਨਿਵਾਜ ਕਤੇਬ
ਵਿਣੁ ਬੁਝੇ ਸਭ ਜਾਸੀ ॥

لکھ چئُراسِیہ میدنی
سبھ آوَے جاسی --

ਲਖ ਚਉਰਾਸੀਹ ਮੇਦਨੀ
ਸਭ ਆਵੈ ਜਾਸੀ ॥

نِہچلُ سچُ کھُداءِ[1] ایکُ
کھُداءِ[2] بنّدا اِبناسی --17-- | [1]خُداءِ-
[2]خُداءِ-

ਨਿਹਚਲੁ ਸਚੁ ਖੁਦਾਇ ਏਕੁ
ਖੁਦਾਇ ਬੰਦਾ ਅਬਿਨਾਸੀ ॥੧੭॥

ڈکھنّے م: 5 --

ਡਖਣੇ ਮਃ ੫ ॥

ڈِٹھی ہبھ ڈھنّڈھولِ
ہِکسُ باجھُ ن کوءِ --

ਡਿਠੀ ਹਭ ਢੰਢੋਲਿ
ਹਿਕਸੁ ਬਾਝੁ ਨ ਕੋਇ ॥

آءُ سجنڑ تُو مُکھِ لگُ
میرا تنُ منُ ٹھنّڈھا ہوءِ --1--

ਆਉ ਸਜਣ ਤੂ ਮੁਖਿ ਲਗੁ
ਮੇਰਾ ਤਨੁ ਮਨੁ ਠੰਢਾ ਹੋਇ ॥੧॥

م: 5 --

ਮਃ ੫ ॥

آسکُ[1] آسا باہرا
مُو منِ وڈی آس -- | [1]آشِق-

ਆਸਕੁ ਆਸਾ ਬਾਹਰਾ
ਮੂ ਮਨਿ ਵਡੀ ਆਸ ॥

آس نِراسا ہِکُ تُو ہءُ بل بلِ بل گئِیاس --2--	----	ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥
م: 5 --	----	ਮਃ ੫ ॥
وِچھوڑا سُنّے ڈُکھ وِنُ ڈِٹھے مرِئودِ --	----	ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥
باجھُ پیارے آپنٹے بِرہی نا دھِیرودِ --3--	----	ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥
پئُڑی --	----	ਪਉੜੀ ॥
تٹ تیرتھ دیو دیوالیا کیدار متھُرا کاسی --	----	ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ॥
کوٹِ تیتِیسا دیوتے سنُ اِنّدرے جاسی --	----	ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
سِمرِتِ ساستّر بید چارِ کھٹُ درس سماسی --	----	ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
پوتھی پنّڈِت گیت کوِت کوتے بھی جاسی --	----	ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
جتی ستی سنّنِیاسِیا سبھِ کالے واسی --	----	ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥

مُنِ جوگی دِگنّبرا جمےَ سݨُ جاسی --	----	ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
جو دِسےَ سو وِݨسݨا سبھ بِنسِ بِناسی --	----	ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
تھِرُ پاربرّہمُ پریسرو سیوکُ تھِر ہوسی --18--	----	ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰ ਹੋਸੀ ॥੧੮॥
سلوک ڈکھݨے م: 5 --	----	ਸਲੋਕ ਡਖਣੇ ਮਃ ੫ ॥
سےَ ننّگے نہ ننّگ بھُکھے لکھ ن بھکھیا --	----	ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥
ڈُکھے کوڑِ ن ڈُکھ نانک پِری پِکھنّدو سُبھ دِسٹِ --1--	----	ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥
م: 5 --	----	ਮਃ ੫ ॥
سُکھ سمُوہا بھوگ بھُومِ سبائی کو دھݨی --	Page# [1101]	ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥
نانک ہبھو روگُ مِرتک نام وِہُوݨیا --2--	----	ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥
م: 5 --	----	ਮਃ ੫ ॥
ہِکس کُوںّ تُو آہِ پچھاݨُو بھی ہِکُ کرِ --	----	ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥

ਨਾਨਕ ਆਸੜੀ ਨਿਬਾਹਿ
ਮਾਨੁਖ ਪਰਥਾਈ ਲਜੀਵਦੋ ॥੩॥

نانک آسڑی نِباہِ
مانُکھ پر تھائی لجیودو --3--

ਪਉੜੀ ॥

پئُڑی --

ਨਿਹਚਲੁ ਏਕੁ ਨਰਾਇਣੋ
ਹਰਿ ਅਗਮ ਅਗਾਧਾ ॥

نِہچلُ ایکُ نرائِنٔو
ہرِ اگم اگادھا --

ਨਿਹਚਲੁ ਨਾਮੁ ਨਿਧਾਨੁ ਹੈ
ਜਿਸੁ ਸਿਮਰਤ ਹਰਿ ਲਾਧਾ ॥

نِہچلُ نامُ نِدھانُ ہےَ
جِسُ سِمرت ہرِ لادھا --

ਨਿਹਚਲੁ ਕੀਰਤਨੁ ਗੁਣ ਗੋਬਿੰਦ
ਗੁਰਮੁਖਿ ਗਾਵਾਧਾ ॥

نِہچلُ کیِرتنُ گُن گوبِنّد
گُرمُکھِ گاوادھا --

ਸਚੁ ਧਰਮੁ ਤਪੁ ਨਿਹਚਲੋ
ਦਿਨੁ ਰੈਨਿ ਅਰਾਧਾ ॥

سچُ دھرمُ تپُ نِہچلو
دِنُ رَینِ ارادھا --

ਦਇਆ ਧਰਮੁ ਤਪੁ ਨਿਹਚਲੋ
ਜਿਸੁ ਕਰਮਿ ਲਿਖਾਧਾ ॥

دئِیا دھرمُ تپُ نِہچلو
جِسُ کرمِ لِکھادھا --

ਨਿਹਚਲੁ ਮਸਤਿਕ ਲੇਖੁ ਲਿਖਿਆ
ਸੋ ਟਲੈ ਨ ਟਲਾਧਾ ॥

نِہچلُ مستِک لیکھُ لِکھیا
سو ٹلے َن ٹلادھا --

ਨਿਹਚਲ ਸੰਗਤਿ ਸਾਧ ਜਨ
ਬਚਨ ਨਿਹਚਲੁ ਗੁਰ ਸਾਧਾ ॥

نِہچلُ سنّگتِ سادھ جن
بچن نِہچلُ گُر سادھا --

ਜਿਨ ਕਉ ਪੂਰਬਿ ਲਿਖਿਆ
ਤਿਨ ਸਦਾ ਸਦਾ ਆਰਾਧਾ ॥੧੯॥

جِن کءُ پُوربِ لِکھیا
تِن سدا سدا آرادھا --19--

سلوک ڈکھنے م: 5 --	----	ਸਲੋਕ ਡਖਣੇ ਮਃ ੫ ॥
جو ڈُبنّدو آپِ سو ترائے کِنّہ کھے --	----	ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ ਖੇ ॥
تاریدڑو بھی تارِ نانک پِر سِءُ رتیا --1--	----	ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥
م: 5 --	----	ਮਃ ੫ ॥
جتھے کوءِ کتھنّنِ ناءُ سُنّندو ما پِری --	----	ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥
مُونّ جلائُوں تتھِ نانک پِری پسنّدو ہرِئو تھیئوسِ --2--	----	ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥
م: 5 --	----	ਮਃ ੫ ॥
میری میری کِیا کرہِ پُتّر کلتّر سنیہ --	----	ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥
نانک نام وِہُونیا نِمُنّیادی دیہ --3--	----	ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥
پئُڑی --	----	ਪਉੜੀ ॥
نَینی دیکھءُ گُر درسنو گُر چرنّی متھا --	----	ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥

پَیری مارگِ گُر چلدا پکھا پھیری ہتھا ـ ـ	----	ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥
اکال مُورتِ رِدے دھِیائِدا دِنُ رَینِ جپنّتھا ـ ـ	----	ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥
مےَ چھڈِیا سگل اپائِنْو بھرواسےَ گُر سمرتھا ـ ـ	----	ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥
گُرِ بکھسِیا[1] نامُ نِدھانُ سبھو دُکھُ لتھا ـ ـ	----	ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥
بھوگہُ بھُنّچہُ بھائِیہو پلےَ نامُ اگتھا ـ ـ	----	ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥
نامُ دانُ اِسنانُ دِڑُ سدا کرہُ گُر کتھا ـ ـ	----	ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥
سہجُ بھِئیا پّربھُ پائِیا جم کا بھءُ لتھا ـ ـ20ـ ـ	----	ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥
سلوکُ ڈکھنے م: 5 ـ ـ	----	ਸਲੋਕ ਡਖਣੇ ਮਃ ੫ ॥
لگڑِیا پِرِیئنّنِ پیکھنّدِیا نا تِپِیا ـ ـ	----	ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥
ہبھ مجھاہُو سو دھنؕی بِیا ن ڈِٹھو کوءِ ـ ـ1ـ ـ	----	ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥

1. بخشِیا ـ

م: 5 --	----	ਮਃ ੫ ॥
کتھڑییا سنّتاہ تے سُکھاؤُ پنّدھِییا --	----	ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
نانک لدھڑِییا تِنّناہ جِنا بھاگُ متھاہڑےَ --2--	----	ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥
م: 5 --	----	ਮਃ ੫ ॥
ڈُونّگرِ جلا تھلا بھُومِ بنا پھل کنّدرا --	----	ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
پاتالا آکاس پُورنُ ہبھ گھٹا --	----	ਪਾਤਾਲਾ ਆਕਾਸ ਪੂਰਨੁ ਹਭ ਘਟਾ ॥
نانک پیکھِ جیئو اِکتُ سُوتِ پروتِیا --3--	----	ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
پئُڑی --	----	ਪਉੜੀ ॥
ہرِ جی ماتا ہرِ جی پِتا ہرِ جیءُ پرّتِپالک --	----	ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
ہرِ جی میری سار کرے ہم ہرِ کے بالک --	----	ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
سہجے سہجِ کھِلائِدا نہی کردا آلک --	----	ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥

اَئُگنُ کو ن چِتاردا گل سیتی لائِک --	----	ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥
مُہِ منگاں سوئی دیودا ہرِ پِتا سُکھدائِک --	----	ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥
گِیانُ راسِ نامُ دھنُ سئُپِئونُ اِسُ سئُدے لائِک --	----	ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥
ساجھی گُر نالِ بہالیا سرب سُکھ پائِک --	Page# [1102]	ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥
مےَ نالہُ کدے ن وِچھُڑَے ہرِ پِتا سبھنا گلا لائِک --21--	----	ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
سلوک ڈکھنے م: 5 --	----	ਸਲੋਕ ਡਖਣੇ ਮਃ ੫ ॥
نانک کچڑِیا سِءُ توڑِ ڈھوڈھِ سجن سنّت پکِیا --	----	ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
اوءِ جیونّدے وِچھُڑہِ اوءِ مُئِیا ن جاہی چھوڑِ --1--	----	ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
م: 5 --	----	ਮਃ ੫ ॥
نانک بِجُلِیا چمکنِّ گھُرنِہِ گھٹا اتِ کالِیا --	----	ਨਾਨਕ ਬਿਜੁਲੀਆ ਚਮਕੰਨਿ ਘੁਰਨਿ੍ ਘਟਾ ਅਤਿ ਕਾਲੀਆ ॥

برسنِ میگھ اپار	----	ਬਰਸਨਿ ਮੇਘ ਅਪਾਰ
نانک سنگمِ پِری سُہندِییا --2--		ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥
م: 5 --	----	ਮਃ ੫ ॥
جل تھل نیرِ بھرے	----	ਜਲ ਥਲ ਨੀਰਿ ਭਰੇ
سِیتل پوݨ جھُلاردے --		ਸੀਤਲ ਪਵਣ ਝੁਲਾਰਦੇ ॥
سیجڑِییا سوئِنّ	----	ਸੇਜੜੀਆ ਸੋਇੰਨ
ہِیرے لال جڑندِییا --		ਹੀਰੇ ਲਾਲ ਜੜੰਦੀਆ ॥
سُبھر کپڑ بھوگ	----	ਸੁਭਰ ਕਪੜ ਭੋਗ
نانک پِری وِہُوݨی تتِییا --3--		ਨਾਨਕ ਪਿਰੀ ਵਿਹੂਣੀ ਤਤੀਆ ॥੩॥
پئُڑی --	----	ਪਉੜੀ ॥
کارݨ کرتےَ جو کِیا	----	ਕਾਰਣ ਕਰਤੈ ਜੋ ਕੀਆ
سوئی ہےَ کرݨا --		ਸੋਈ ਹੈ ਕਰਣਾ ॥
جے سءُ دھاوہِ پرانْیا	----	ਜੇ ਸਉ ਧਾਵਹਿ ਪ੍ਰਾਣੀਆ
پاوہِ دھُرِ لہݨا --		ਪਾਵਹਿ ਧੁਰਿ ਲਹਣਾ ॥
بِنُ کرما کِچھُو ن لبھئی	----	ਬਿਨੁ ਕਰਮਾ ਕਿਛੂ ਨ ਲਭਈ
جے پھِرہِ سبھ دھرݨا --		ਜੇ ਫਿਰਹਿ ਸਭ ਧਰਣਾ ॥
گُر مِلِ بھءُ گووِند کا	----	ਗੁਰ ਮਿਲਿ ਭਉ ਗੋਵਿੰਦ ਕਾ
بھےَ ڈرُ دُورِ کرݨا --		ਭੈ ਡਰੁ ਦੂਰਿ ਕਰਣਾ ॥

بھےَ تے بیَراگُ اُوپجےَ ہرِ کھوجت پھِرنٹا --	----	ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥
کھوجت کھوجت سہجُ اُپجِیا پھِرِ جنمِ ن مرنٹا --	----	ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥
ہِیاءِ کماءِ دھِیائِیا پائِیا سادھ سرنٹا --	----	ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥
بوہِتھُ نانک دےءُ گُرُ جِسُ ہرِ چڑاۓ تِسُ بھئُجلُ ترنٹا --22--	----	ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥
سلوکُ م: 5 --	----	ਸਲੋਕ ਮਃ ੫ ॥
پہِلا مرنٹُ کبُولِ[1] جِیونٹ کی چھڈِ آس -- | قبُولِ[1]-	----	ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ہوہُ سبھنا کی رینٹُکا تءُ آءُ ہمارےَ پاسِ --1--	----	ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
م: 5 --	----	ਮਃ ੫ ॥
مُیا جِیونّداپیکھُ جِیونّدے مرِ جانِ --	----	ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥
جِنّہا مُہبتِ[1] اِک سِءُ تے مانٹس پردھان --2-- | مُحبتِ[1]-	----	ਜਿਨ੍ਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥
م: 5 --	----	ਮਃ ੫ ॥

جِسُ مَنِ وسےَ پاربرّہمُ نِکٹِ ن آوےَ پِیر --	----	ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
بھُکھ تِکھ تِسُ ن وِیاپئی جمُ نہی آوےَ نیر --3--	----	ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
پئُڑی --	----	ਪਉੜੀ ॥
کِیمتِ[1] کہنھُ ن جائیئےَ سچُ ساہ اڈولےَ -- | [1]قیمتِ-	----	ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥
سِدھ سادھِک گِیانی دھِیانِیا کئُنھُ تُدھُنو تولےَ --	----	ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥
بھنّنھ گھڑنھ سمرتھُ ہےَ اوپتِ سبھ پرلےَ --	----	ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥
کرنھ کارنھ سمرتھُ ہےَ گھٹِ گھٹِ سبھ بولےَ --	----	ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥
رِجکُ[1] سماہے سبھسےَ کِیا مانُس ڈولےَ -- | [1]رِزقُ-	----	ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥
گہِر گبھیِرُ اتھاہُ تُو گُنھ گِیان امولےَ --	----	ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥
سوئی کنّم کماونھا کِیا دھُرِ مئُلےَ --	----	ਸੋਈ ਕੰਮ ਕਮਾਵਣਾ ਕੀਆ ਧੁਰਿ ਮਉਲੈ ॥

تُدھہُ باہرِ کِچھُ نہی نانکُ گُنڑ بولےَ --23--1--2--	----	ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥
راگُ مارُو بانڑی کبِیر جیءُ کی	----	ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
پڑِییا کون کُمتِ تُم لاگے --	----	ਪੜੀਆ ਕਵਨ ਕੁਮਤਿ ਤੁਮ ਲਾਗੇ ॥
بُوڈگے پروار سکل سِءُ رامُ ن جپہُ ابھاگے --1-- رہاءُ --	----	ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥
بید پُران پڑے کا کِیا گُنُ کھر چنّدن جس بھارا --	----	ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
رام نام کی گتِ نہی جانی کَیسے اُترِس پارا --1--	----	ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
جیء بدھہُ سُ دھرمُ کرِ تھاپہُ ادھرمُ کہہُ کت بھائی --	Page# [1103]	ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
آپس کءُ مُنِور کرِ تھاپہُ کا کءُ کہہُ کسائیٔ[1] --2-- | [1] قصائِی-	----	ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥
من کے انّدھے آپِ ن بُوجھہُ کاہِ بُجھاوہُ بھائیٔ --	----	ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
مائِیا کارن بِدِیا بیچہُ جنمُ ابِرتھا جائیٔ --3--	----	ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥

نارد بچن بِیاسُ کہت ہےَ سُک کءُ پُوچھہُ جائی --	----	ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
کہِ کبیر رامےَ رمِ چھُوٹہُ ناہِ ت بُوڈے بھائی --4--1--	----	ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
بنہِ بسے کِءُ پائیئےَ جءُ لءُ منہُ ن تجہِ بِکار --	----	ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥
جِہ گھرُ بنُ سمسرِ کِییا تے پُورے سنّسار --1--	----	ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
سار سُکھُ پائیئےَ راما --	----	ਸਾਰ ਸੁਖੁ ਪਾਈਐ ਰਾਮਾ ॥
رنّگِ روہُ آتمےَ رام --1-- رہاءُ --	----	ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
جٹا بھسم لیپن کِیا کہا گُپھا مہِ باس --	----	ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ॥
منُ جیتے جگُ جیتِیا جاں تے بِکھِیا تے ہوءِ اُداسُ --2--	----	ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥
انّجنُ دےءِ سبھےَ کوئی ٹُکُ چاہن ماہِ بِڈانُ --	----	ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥
گِیان انّجنُ جِہ پائِیا تے لوئِن پروان --3--	----	ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨ ॥੩॥

کہِ کبیِر اب جانِیا
گُرِ گِیانُ دِییا سمجھاءِ --

ਕਹਿ ਕਬੀਰ ਅਬ ਜਾਨਿਆ
ਗੁਰਿ ਗਿਆਨੁ ਦੀਆ ਸਮਝਾਇ ॥

انّترگتِ ہرِ بھیٹِیا
اب میرا منُ کتہُو ن جاءِ --4--2--

ਅੰਤਰਗਤਿ ਹਰਿ ਭੇਟਿਆ
ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥

رِدھِ سِدھِ جا کءُ پھُری
تب کاہُو سِءُ کِیا کاج --

ਰਿਧਿ ਸਿਧਿ ਜਾ ਕਉ ਫੁਰੀ
ਤਬ ਕਾਹੂ ਸਿਉ ਕਿਆ ਕਾਜ ॥

تیرے کہنے کی گتِ کِیا کہءُ
مےَ بولت ہی بڈ لاج --1--

ਤੇਰੇ ਕਹਨੇ ਕੀ ਗਤਿ ਕਿਆ ਕਹਉ
ਮੈ ਬੋਲਤ ਹੀ ਬਡ ਲਾਜ ॥੧॥

رامُ جِہ پائِیا رام --

ਰਾਮੁ ਜਿਹ ਪਾਇਆ ਰਾਮ ॥

تے بھوہِ ن بارےَ بار --1-- رہاءُ --

ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥

جھوٗٹھا جگُ ڈہکےَ گھنا
دِن دُءِ برتن کی آس --

ਝੂਠਾ ਜਗੁ ਡਹਕੈ ਘਨਾ
ਦਿਨ ਦੁਇ ਬਰਤਨ ਕੀ ਆਸ ॥

رام اُدکُ جِہ جن پیِیا
تِہِ بہُرِ ن بھئی پِیاس --2--

ਰਾਮ ਉਦਕੁ ਜਿਹ ਜਨ ਪੀਆ
ਤਿਹਿ ਬਹੁਰਿ ਨ ਭਈ ਪਿਆਸ ॥੨॥

گُر پ٘رسادِ جِہ بوٗجھِیا
آسا تے بھئِیا نِراسُ --

ਗੁਰ ਪ੍ਰਸਾਦਿ ਜਿਹ ਬੂਝਿਆ
ਆਸਾ ਤੇ ਭਇਆ ਨਿਰਾਸੁ ॥

سبھُ سچُ ندری آئِیا
جءُ آتم بھئِیا اُداسُ --3--

ਸਭੁ ਸਚੁ ਨਦਰੀ ਆਇਆ
ਜਉ ਆਤਮ ਭਇਆ ਉਦਾਸੁ ॥੩॥

رام نام رسُ چاکھِیا
ہرِ ناما ہر تارِ --

ਰਾਮ ਨਾਮ ਰਸੁ ਚਾਖਿਆ
ਹਰਿ ਨਾਮਾ ਹਰ ਤਾਰਿ ॥

کہُ کبیر کنّچنُ بھئِیا
بھرمُ گئِیا سمُدّرے پارِ --4--3--

ਕਹੁ ਕਬੀਰ ਕੰਚਨੁ ਭਇਆ
ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥

اُدک سمُنّد سلل کی ساکھِیا
ندی ترنّگ سماوگے --

ਉਦਕ ਸਮੁੰਦ ਸਲਲ ਕੀ ਸਾਖਿਆ
ਨਦੀ ਤਰੰਗ ਸਮਾਵਹਿਗੇ ॥

سُنّہِ سُنّنُ مِلِیا سمدرسی
پون رُوپ ہوءِ جاوگے --1--

ਸੁੰਨਹਿ ਸੁੰਨੁ ਮਿਲਿਆ ਸਮਦਰਸੀ
ਪਵਨ ਰੂਪ ਹੋਇ ਜਾਵਹਿਗੇ ॥੧॥

بہُرِ ہم کاہے آوگے --

ਬਹੁਰਿ ਹਮ ਕਾਹੇ ਆਵਹਿਗੇ ॥

آون جانا ہُکمُ[1] تسَے کا
ہُکمَے[2] بُجھِ سماوگے --1-- رہاءُ -- |

ਆਵਨ ਜਾਨਾ ਹੁਕਮੁ ਤਿਸੈ ਕਾ
ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥

1حُکم۔ 2حُکمے۔

جب چُوکےَ پنّچ دھاتُ کی رچنا
اَیسے بھرمُ چُکاوگے --

ਜਬ ਚੂਕੈ ਪੰਚ ਧਾਤੁ ਕੀ ਰਚਨਾ
ਐਸੇ ਭਰਮੁ ਚੁਕਾਵਹਿਗੇ ॥

درسنُ چھوڈِ بھئے سمدرسی
ایکو نامُ دھِیاوگے --2--

ਦਰਸਨੁ ਛੋਡਿ ਭਏ ਸਮਦਰਸੀ
ਏਕੋ ਨਾਮੁ ਧਿਆਵਹਿਗੇ ॥੨॥

جِت ہم لائے تِت ہی لاگے
تَیسے کرم کماوگے --

ਜਿਤ ਹਮ ਲਾਏ ਤਿਤ ਹੀ ਲਾਗੇ
ਤੈਸੇ ਕਰਮ ਕਮਾਵਹਿਗੇ ॥

ہرِ جی کرِپا کرے جءُ اپنی
توَ گُر کے سبدِ سماوگے --3--

ਹਰਿ ਜੀ ਕ੍ਰਿਪਾ ਕਰੇ ਜਉ ਅਪਨੀ
ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥

جیوت مرہُ مرہُ پھُن جیوہُ پُنرپ جنمُ ن ہوئی --	----	ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
کہُ کبیر جو نامِ سمانے سُنّن رہِیا لِو سوئی --4--4--	----	ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
ج ءُ تُمہ مو ک ءُ دُورِ کرت ہ ءُ ت ءُ تُم مُکت بتاوہ --	Page# [1104]	ਜਉ ਤੁਮ੍ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥
ایک انیک ہوءِ رہِئو سگل مہِ اب کَیسے بھرماوہ --1--	----	ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥
رام مو ک ءُ تارِ کہاں لے جئی ہے --	----	ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥
سودھ ءُ مُکتِ کہا دے ءُ کَیسی کرِ پّرساد موہِ پائی ہے --1-- رہاءُ --	----	ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦ ਮੋਹਿ ਪਾਈ ਹੈ ॥੧॥ ਰਹਾਉ ॥
تارن ترنُ تبَے لگُ کہیۓ جب لگُ تتُ ن جانِیا --	----	ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥
اب ت ءُ بِمل بھۓ گھٹ ہی مہِ کہِ کبیر منُ مانِیا --2--5--	----	ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥
جنِ گڑ کوٹ کیۓ کنّچن کے چھوڈِ گئِیا سو راونُ --1--	----	ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥
کاہے کیِجتُ ہےَ منِ بھاونُ --	----	ਕਾਹੇ ਕੀਜਤੁ ਹੈ ਮਨਿ ਭਾਵਨੁ ॥

جب جمُ آءِ کیس تے پکرَے تہ ہرِ کو نامُ چھڈاون --1-- رہاءُ --	ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
کالُ اکالُ کھسم[1] کا کِینّھا اِہُ پرپنّچُ بدھاونُ -- | [1]خصم-	ਕਾਲੁ ਅਕਾਲੁ ਖਸਮ ਕਾ ਕੀਨ੍ਹਾ ਇਹੁ ਪਰਪੰਚੁ ਬਧਾਵਨੁ ॥
کہِ کبیر تے انّتے مُکتے جِنّہ ہِردَے رام رسائِنُ --2--6--	ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ ਹਿਰਦੈ ਰਾਮ ਰਸਾਇਨੁ ॥੨॥੬॥
دیہی گاوا جیءُ دھر مہتءُ بسہِ پنّچ کِرسانا --	ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
نَینُو نکٹُو سّرونُو رسپتِ اِنّدری کہِیا ن مانا --1--	ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥
بابا اب ن بسءُ اِہ گاءُ --	ਬਾਬਾ ਅਬ ਨ ਬਸਉ ਇਹ ਗਾਉ ॥
گھری گھری کا لیکھا ماگےَ کائِتھُ چیتُو ناءُ --1-- رہاءُ --	ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥
دھرم راءِ جب لیکھا ماگےَ باکی نِکسی بھاری --	ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
پنّچ کِرسانوا بھاگِ گۓ لےَ بادھِئو جیءُ درباری --2--	ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥
کہےَ کبیرُ سُنہُ رے سنّتہُ کھیت ہی کرہُ نِبیرا --	ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥

اب کی بار بخشِس[1] بندے کٗءُ ---- ਅਬ ਕੀ ਬਾਰ ਬਖਸਿ ਬੰਦੇ ਕਉ

بہُرِ ن بھئُجلِ پھیرا --3--7-- | [1]بخشِ- ---- ਬਹੁਰਿ ਨ ਭਉਜਲਿ ਫੇਰਾ ॥੩॥੭॥

راگُ مارُو بانٖی کبیر جیءُ کی ---- ਰਾਗੁ ਮਾਰੂ ਬਾਣੀ ਕਬੀਰ ਜੀਉ ਕੀ

ੴ ستِگُر پرسادِ -- ---- ੴ ਸਤਿਗੁਰ ਪ੍ਰਸਾਦਿ ॥

انبھءُ کِنےَ ن دیکھِیا بیَراگیئڑے -- ---- ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥

بِنُ بھےَ انبھءُ ہوءِ وݨاہنّبےَ --1-- ---- ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥

سہُ ہدُورِ[1] دیکھے
تاں بھءُ پوَے بیَراگیئڑے -- | [1]حضُورِ- ---- ਸਹੁ ਹਦੂਰਿ ਦੇਖੈ
ਤਾਂ ਭਉ ਪਵੈ ਬੈਰਾਗੀਅੜੇ ॥

ہُکمےَ[1] بُوجھےَ ت نِربھءُ ہوءِ وݨاہنّبےَ --2--
| [1]حُکمے- ---- ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥

ہرِ پاکھنڈُ ن کیِجئی بیَراگیئڑے -- ---- ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥

پاکھنڈِ رتا سبھُ لوکُ وݨاہنّبےَ --3-- ---- ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥

ترِسنا پاسُ ن چھوڈئی بیَراگیئڑے -- ---- ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥

ممتا جالِیا پِنڈُ وݨاہنّبےَ --4-- ---- ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥

چِنّتا جالِ تنُ جالِیا بیَراگیئڑے -- ---- ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥

جے منُ مِرتکُ ہوءِ وݨاہنّبےَ --5-- ---- ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥

ستِگُر بِنُ بیَراگُ ن ہووئی بیَراگیئڑے -- ---- ਸਤਿਗੁਰ ਬਿਨੁ ਬੈਰਾਗੁ ਨ ਹੋਵਈ
ਬੈਰਾਗੀਅੜੇ ॥

جے لوچے سبھُ کوءِ وݨاہنّبےَ --6-- ---- ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥

کرمُ ہووَے ستِگُر ملےَ بیَراگیئڑے -- ---- ਕਰਮੁ ਹੋਵੈ ਸਤਿਗੁਰ ਮਿਲੈ ਬੈਰਾਗੀਅੜੇ ॥

سہجے پاوے سوءِ وٹانڈبَے --7--	----	ਸਹਜੇ ਪਾਵੈ ਸੋਇ ਵਣਾਹੰਬੈ ॥੭॥
کہُ کبیر اِک بینتی بَیرا گیئڑے --	----	ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥
مو کءُ بھئُجل پارِ اُتارِ وٹانڈبَے --8--1--8--	----	ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥
راجن کئُنُ تُمارے آوے --	----	ਰਾਜਨ ਕਉਨੁ ਤੁਮਾਰੈ ਆਵੈ ॥
اَیسو بھاءُ بِدر کو دیکھِئو اوہُ گریب[1] موہِ بھاوے --1-- رہاءُ -- [1] غریب-	Page# [1105]	ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥
ہستی دیکھِ بھرم تے بھُولا سّری بھگوانُ ن جانیا --	----	ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥
تُمرو دُودھُ بِدر کو پانّہو انمرِتُ کرُ مےَ مانِیا --1--	----	ਤੁਮਰੋ ਦੂਧੁ ਬਿਦਰ ਕੋ ਪਾਨ੍ਹੋ ਅੰਮ੍ਰਿਤੁ ਕਰੁ ਮੈ ਮਾਨਿਆ ॥੧॥
کھیر سمانِ ساگُ مےَ پائِیا گُن گاوت رَینِ بِہانی --	----	ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥
کبیر کو ٹھاکُرُ اند بِنودی جاتِ[1] ن کاہُو کی مانی --2--9-- [1] ذاتِ-	----	ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥
سلوک کبیر --	----	ਸਲੋਕ ਕਬੀਰ ॥
گگن دماما باجِئو پرِئو نیسانےَ[1] گھائو -- [1] نِشانے-	----	ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

کھیتُ جُ مانڈِئو سُورما اب جُوجھن کو داءُ --1--	----	ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
سُورا سو پہچانیئے جُ لرےَ دِین کے ہیت --	----	ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
پُرجا[1] پُرجا[2] کٹِ مرےَ کبہُو ن چھاڈےَ کھیتُ --2--2-- |	----	ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
[1]پُرزا۔ [2]پُرزا۔		
کبِیر کا سبدُ راگُ مارُو بانْی نامدےءُ جی کی	----	ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
چارِ مُکتِ چارےَ سِدھِ مِل کےَ دُولہ پ٘ربھ کی سرنِ پرِئو --	----	ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥
مُکتِ بھِئو چئُہُوں جُگ جانِئو جسُ کِیرتِ ماتھےَ چھت٘رُ دھرِئو --1--	----	ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥
راجا رام جپت کو کو ن ترِئو --	----	ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
گُر اُپدیس سادھ کی سنّگتِ بھگتُ بھگتُ تا کو نامُ پرِئو --1-- رہاءُ	----	ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
--		

سنَکھ چکّر مالا تِلکُ بِراجِت دیکھِ پرّتاپُ جمُ ڈرِئو --	ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
نِربھءُ بھئے رام بل گرجِت جنم مرن سنّتاپ ہرِئو --2--	ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥
انّبریک کءُ دِیئو ابھےَ پدُ راجُ بھبھیکھن ادھِک کرِئو --	ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
نءُ نِدھِ ٹھاکُرِ دئی سُدامےَ دھرّوء اٹلُ اجھو ن ٹرِئو --3--	ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥
بھگت ہیتِ مارِئو ہرناکھسُ نرسِنگھ رُوپ ہوءِ دیہ دھرِئو --	ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥
نانا کہےَ بھگتِ بسِ کیسو اجھونّ بلِ کے دُیار کھرو --4--1--	ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
مارُو کبیر جیءُ --	ਮਾਰੂ ਕਬੀਰ ਜੀਉ ॥
دِینُ بسارِئو رے دِوانے دِینُ بسارِئو رے --	ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
پیٹُ بھرِئو پسُویا جِءُ سوئِئو منُکھُ جنمُ ہےَ ہارِئو --1-- رہاءُ --	ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
سادھسنّگتِ کبہو نہی کینی رچِئو دھنّدھےَ جھوٹھ --	ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥

سُیان سُوکر بائِس جِوے بھٹکتُ چالِئو اُوٹھِ --1--	----	ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
آپس کےءُ دِیرگھُ کرِ جانے ائُرن کےءُ لگ مات --	----	ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
منسا باچا کرمنا مےَ دیکھے دوجک[1] جات --2-- | [1]دوزک۔	----	ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
کامی کرودھی چاتُری باجِیگر[1] بیکام -- | [1]بازیگر۔	----	ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
نِنّدا کرتے جنمُ سِرانو کبہُو ن سِمرِئو رامُ --3--	----	ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
کہِ کبِیر چیتےَ نہی مُورکھُ مُگدھُ گوارُ --	----	ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
رامُ نامُ جانِئو نہی کَیسے اُترسِ پارِ --4--1--	----	ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
راگُ مارُو بانْی جَیدےءُ جیءُ کی	----	ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ستِگُر پ٘رسادِ --	Page# [1106]	ੴ ਸਤਿਗੁਰ ਪ੍ਰਸਾਦਿ ॥
چنّد ست بھیدِیا ناد ست پُورِیا سُور ست کھوڑسا دتُ کِیا --	----	ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥

ابلُ بلُ توڑِیا اچلُ چلُ تھپِیا اگھڑُ گھڑِیا تہا اپِءُ پِیا --1--	----	ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
من آدِ گُنڑ آدِ وکھانِڑیا --	----	ਮਨ ਆਦਿ ਗੁਣ ਆਦਿ ਵਖਾਣਿਆ ॥
تیری دُبِدھا دِرسٹِ سنّمانِیا --1-- رہاءُ --	----	ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
اردھِ کءُ اردھِیا سردھِ کءُ سردھِیا سلل کءُ سللِ سنّمانِ آئِیا --	----	ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
بدتِ جَیدےءُ جَیدیو کءُ رنّمِیا بّرہمُ نِربانڑُ لِو لِینڑُ پائِیا --2--1--	----	ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥
کبِیرُ -- مارُو --	----	ਕਬੀਰੁ ॥ ਮਾਰੂ ॥
رامُ سِمرُ پچھتاہِگا من --	----	ਰਾਮੁ ਸਿਮਰੁ ਪਛੁਤਾਹਿਗਾ ਮਨ ॥
پاپی جِیئرا لوبھُ کرتُ ہےَ آجُ کالِ اُٹھِ جاہِگا --1-- رہاءُ --	----	ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
لالچ لاگے جنمُ گوائِیا مائِیا بھرم بھُلاہِگا --	----	ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥
دھن جوبن کا گربُ ن کیِجےَ کاگد جِءُ گلِ جاہِگا --1--	----	ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥
جءُ جمُ آءِ کیس گہِ پٹکےَ تا دِن کِچھُ ن بساہِگا --	----	ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥

سِمرنُ بھجنُ دئِیا نہی کینی
ت ءُ مُکھِ چوٹا کھاہِگا --2--

ਸਿਮਰਨੁ ਭਜਨੁ ਦਇਆ ਨਹੀ ਕੀਨੀ
ਤਉ ਮੁਖਿ ਚੋਟਾ ਖਾਹਿਗਾ ॥੨॥

دھرم راءِ جب لیکھا ماگےَ
کِیا مُکھُ لےَ کےَ جاہِگا --

ਧਰਮ ਰਾਇ ਜਬ ਲੇਖਾ ਮਾਗੈ
ਕਿਆ ਮੁਖੁ ਲੈ ਕੈ ਜਾਹਿਗਾ ॥

کہتُ کبیرُ سُنہُ رے سنّتہُ
سادھسنّگتِ ترِ جانْہِگا --3--1--

ਕਹਤੁ ਕਬੀਰੁ ਸੁਨਹੁ ਰੇ ਸੰਤਹੁ
ਸਾਧਸੰਗਤਿ ਤਰਿ ਜਾਂਹਿਗਾ ॥੩॥੧॥

راگُ مارُو بانْی روِداس جی ءُ کی

ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ

ੴ ستِگُر پ٘رسادِ --

ੴ ਸਤਿਗੁਰ ਪ੍ਰਸਾਦਿ ॥

اَیسی لال تُجھ بِنُ کئُنُ کرے --

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥

گرِیب[1] نِواجُ گُسئِیا میرا
ماتھےَ چھت٘رُ دھرے --1-- رہاءُ --

ਗਰੀਬ ਨਿਵਾਜੁ ਗੁਸਈਆ ਮੇਰਾ
ਮਾਥੈ ਛਤ੍ਰੁ ਧਰੈ ॥੧॥ ਰਹਾਉ ॥

[1]غرِیب-

جا کی چھوتِ جگت ک ءُ لاگےَ
تا پر تُہیں ڈھرے --

ਜਾ ਕੀ ਛੋਤਿ ਜਗਤ ਕਉ ਲਾਗੈ
ਤਾ ਪਰ ਤੁਹੀ ਢਰੈ ॥

نِیچہ اُوچ کرے میرا گوبِنّدُ
کاہُو تے ن ڈرے --1--

ਨੀਚਹ ਊਚ ਕਰੈ ਮੇਰਾ ਗੋਬਿੰਦੁ
ਕਾਹੂ ਤੇ ਨ ਡਰੈ ॥੧॥

نامدیو کبیرُ تلوچنُ
سدھنا سَینُ ترے --

ਨਾਮਦੇਵ ਕਬੀਰੁ ਤਿਲੋਚਨੁ
ਸਧਨਾ ਸੈਨੁ ਤਰੈ ॥

کہِ روِداسُ سُنہُ رے سنّتہُ
ہرِ جی ءُ تے سبھےَ سرے --2--1--

ਕਹਿ ਰਵਿਦਾਸੁ ਸੁਨਹੁ ਰੇ ਸੰਤਹੁ
ਹਰਿ ਜੀਉ ਤੇ ਸਭੈ ਸਰੈ ॥੨॥੧॥

ماڑو --	----	ਮਾਰੂ ॥
سُکھ ساگر سُرِتَرُ چِنّتامنِ کامدھین بسِ جا کے رے --	----	ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥
چارِ پدارتھ اسٹ مہا سِدھِ نو ندھِ کر تل تا کے --1--	----	ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥
ہرِ ہرِ ہرِ ن جپسِ رسنا --	----	ਹਰਿ ਹਰਿ ਹਰਿ ਨ ਜਪਸਿ ਰਸਨਾ ॥
اور سبھ چھاڈِ بچن رچنا --1-- رہاءُ --	----	ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥
نانا کھیان پُران.بید بِدھِ چئُتیس اچھر ماہی --	----	ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥
بِیاس بِچارِ کہِئو پرمارتھُ رام نام سرِ ناہی --2--	----	ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
سہج سمادھِ اُپادھِ رہت ہوئے بڈے بھاگِ لِو لاگی --	----	ਸਹਜ ਸਮਾਧਿ ਉਪਾਧਿ ਰਹਤ ਹੋਏ ਬਡੇ ਭਾਗਿ ਲਿਵ ਲਾਗੀ ॥
کہِ روِداس اُداس داس متِ جنم مرن بھے بھاگی --3--2--15--	----	ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥
تُکھاری چھنّت مہلا[1] 1 بارہ ماہا | محلا[1]	----	ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
ੴ ستگُر پرسادِ --	Page# [1107]	ੴ ਸਤਿਗੁਰ ਪ੍ਰਸਾਦਿ ॥
تُو سُنِ کِرت کرمّا پُربِ کمائیا --	----	ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥

سِر سِر سُکھ سہنّما دیہِ سُ تُو بھلا ــ ــ	----	ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ہر رچنا تیری کِیا گتِ میری ہر بِنُ گھڑی ن جیوا ــ ــ	----	ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
پِرء باجھُ دُہیلی کوءِ ن بیلی گُرمُکھِ انمّرِتُ پِیواں ــ ــ	----	ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
رچنا راچِ رہے نِرنکاری پّربھ منِ کرم سُکرما ــ ــ	----	ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
نانک پنّتھُ نِہالے سا دھن تُو سُنڑِ آتم راما ــ ــ1ــ ــ	----	ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
بابِیہا پِرءُ بولے کوکِل بانڑیا ــ ــ	----	ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
سا دھن سبھِ رس چولَے انَکِ سمانڑیا ــ ــ	----	ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
ہرِ انَکِ سمانڑی جا پّربھ بھانڑی سا سوہاگنڑِ نارے ــ ــ	----	ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
نو گھر تھاپِ مہل[1] گھرُ اُوچءُ نِج گھرِ واسُ مُرارے ــ ــ | محل[1]ـ	----	ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥

سبھ تیری تُو میرا پرِّیتمُ نِس باسُر رنّگِ راوے --	----	ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
نانک پرِّءُ پرِّءُ چوے بِبیہا کوِکِل سبدِ سُہاوے --2--	----	ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
تُو سُنڑِ ہرِ رس بھِنّنے پرِّیتم آپنڑے --	----	ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥
منِ تنِ روت روّنّنے گھڑی ن بیسرے --	----	ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥
کِءُ گھڑی بِساری ہءُ بلِہاری ہءُ جیِوا گُنڑ گاۓ --	----	ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥
نا کوئی میرا ہءُ کِسُ کیرا ہرِ بِنُ رہنڑُ ن جاۓ --	----	ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥
اوٹ گہی ہرِ چرنڑ نِواسے بھۓ پوِتّر سرِیرا --	----	ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥
نانک درِسٹِ دیِرگھ سُکھُ پاوے گُر سبدی منُ دھیِرا --3--	----	ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥
برسے انّمرِت دھار بُوّند سُہاونڑی --	----	ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
ساجن ملے سہجِ سُبھاءِ ہرِ سِءُ پرِّیتِ بنڑی --	----	ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥

ہرِ مندرِ آوے جا پربھ بھاوے
دھن اُوبھی گُݨ ساری --

ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ
ਧਨ ਊਭੀ ਗੁਣ ਸਾਰੀ ॥

گھرِ گھرِ کنّت روے سوہاگݨِ
ہءُ کِءُ کنّتِ وِساری --

ਘਰਿ ਘਰਿ ਕੰਤੁ ਰਵੈ ਸੋਹਾਗਣਿ
ਹਉ ਕਿਉ ਕੰਤਿ ਵਿਸਾਰੀ ॥

اُنوِ گھن چھائے برسُ سُبھائے
منِ تنِ پریمُ سُکھاوے --

ਉਨਵਿ ਘਨ ਛਾਏ ਬਰਸੁ ਸੁਭਾਏ
ਮਨਿ ਤਨਿ ਪ੍ਰੇਮੁ ਸੁਖਾਵੈ ॥

نانک ورسے انمرِت بانْی
کرِ کرِپا گھرِ آوے --4--

ਨਾਨਕ ਵਰਸੈ ਅੰਮ੍ਰਿਤ ਬਾਣੀ
ਕਰਿ ਕਿਰਪਾ ਘਰਿ ਆਵੈ ॥੪॥

چیتُ بسنّتُ بھلا بھور سُہاوڑے --

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥

بن پھُولے منّجھ بارِ
مے پِرُ گھرِ باہُڑے --

ਬਨ ਫੂਲੇ ਮੰਝ ਬਾਰਿ
ਮੈ ਪਿਰੁ ਘਰਿ ਬਾਹੁੜੈ ॥

پِرُ گھرِ نہی آوے دھن کِءُ سُکھُ پاوے
برہِ بِروڈھ تنُ چھیجے --

Page# [1108]

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ
ਬਿਰਹਿ ਬਿਰੋਧ ਤਨੁ ਛੀਜੈ ॥

کوکِل انبِ سُہاوی بولے
کِءُ دُکھُ انکِ سہیجے --

ਕੋਕਿਲ ਅੰਬਿ ਸੁਹਾਵੀ ਬੋਲੈ
ਕਿਉ ਦੁਖੁ ਅੰਕਿ ਸਹੀਜੈ ॥

بھورُ بھونّتا پھُولی ڈالی
کِءُ جیوا مرُ مائے --

ਭਵਰੁ ਭਵੰਤਾ ਫੂਲੀ ਡਾਲੀ
ਕਿਉ ਜੀਵਾ ਮਰੁ ਮਾਏ ॥

نانک چیتِ سہجِ سُکھُ پاوے
جے ہرِ ورُ گھرِ دھن پائے --5--

ਨਾਨਕ ਚੇਤਿ ਸਹਜਿ ਸੁਖੁ ਪਾਵੈ
ਜੇ ਹਰਿ ਵਰੁ ਘਰਿ ਧਨ ਪਾਏ ॥੫॥

ਵੈਸਾਖੁ ਭਲਾ ਸਾਖਾ ਵੇਸ ਕਰੇ ॥	وَیساکھُ بھلا ساکھا ویس کرے --
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥	دھن دیکھےَ ہرِ دُیارِ آوہُ دئیا کرے --
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥	گھرِ آءُ پیارے دُتر تارے تُدھ بِنُ اڈھُ ن مولو --
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥	کیمتِ[1] کئُݨ کرے تُدھ بھاواں دیکھِ دِکھاوےَ ڈھولو -- | [1]قیمتِ-
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥	دُورِ ن جانا انّترِ مانا ہرِ کا مہلُ[1] پچھانا -- | [1]محلُ-
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥	نانک وَیساکھِیں پرّبھُ پاوےَ سُرتِ سبدِ منُ مانا --6--
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥	ماہُ جیٹھُ بھلا پرِیتمُ کِءُ بِسرے --
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥	تھل تاپہِ سر بھار سا دھن بِنءُ کرے --
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥	دھن بِنءُ کریدی گُݨ ساریدی گُݨ ساری پرّبھ بھاوا --
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥	ساچے مہلِ[1] رہےَ بیراگی آوݨ دیہِ ت آوا -- | [1]محلِ-

نِمانْڑی نِتانْڑی ہرِ بِنُ کِءُ پاوے سُکھ مہلی[1] -- | [1]محلی-	----	ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
نانک جیٹھِ جانڑَے تِسُ جَیسی کرمِ ملے گُنْڑ گہِلی --7--	----	ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥
آساڑُ بھلا سُورجُ گگنِ تپےَ --	----	ਆਸਾੜੁ ਭਲਾ ਸੂਰਜੁ ਗਗਨਿ ਤਪੈ ॥
دھرتی دُوکھ سہےَ سوکھےَ اگنِ بھکھےَ --	----	ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
اگنِ رسُ سوکھےَ مرِیئےَ دھوکھےَ بھی سو کِرتُ ن ہارے --	----	ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
رتھُ پھِرےَ چھائِیا دھن تاکےَ ٹِیڈُ لوےَ منّجھِ بارے --	----	ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
اوگنْڑ بادھِ چلی دُکھُ آگےَ سُکھُ تِسُ ساچُ سمالے --	----	ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
نانک جِس نو اِہُ منُ دِییا مرنْڑُ جِیونْڑُ پّربھ نالے --8--	----	ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥
ساونْڑِ سرس منا گھنْڑ ورسہِ رُتِ آئے --	----	ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
مےَ منِ تنِ سہُ بھاوےَ پِر پردیسِ سِدھائے --	----	ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥

پِرُ گھرِ نہی آوےَ مرِیۓَ ہاوےَ دامنِ چمکِ ڈراۓ ۔۔	----	ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
سیج اِکیلی کھری دُہیلی مرݨُ بھئِیا دُکھُ ماۓ ۔۔	----	ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
ہرِ بِنُ نیِد بھُوکھ کہُ کیَسی کاپڑُ تنِ ن سُکھاوۓ ۔۔	----	ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
نانک سا سوہاگݨِ کنّتی پِر کےَ انّکِ سماوۓ ۔۔9۔۔	----	ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
بھادءُ بھرمِ بھُلی بھرِ جوبنِ پچھُتاݨی ۔۔	----	ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
جل تھل نیِرِ بھرے برس رُتے رنّگُ ماݨی ۔۔	----	ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
برسےَ نِسِ کالی کِءُ سُکھُ بالی دادر مور لونّتے ۔۔	----	ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
پ٘رِءُ پ٘رِءُ چوےَ ببیِہا بولے بھُئِئنّگم پھِرہِ ڈسنّتے ۔۔	----	ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
مچھر ڈنّگ سائِر بھر سُبھر بِنُ ہرِ کِءُ سُکھُ پائیِۓَ ۔۔	----	ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥

ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥	----	نانکؕ پُوچھِ چلءُ گُر اُنے جہ پّربھُ تہ ہی جائیۓ --10--
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥	----	اسُنِ آءُ پِرا سا دھن جھوُرِ مُئی --
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥	----	تا ملیۓ پّربھ میلے دُوجےَ بھاءِ کھُئی --
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥	----	جھوُٹھِ وِگُتی تا پِر مُتی کُکہ کاہ سِ پھُلے --
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥	----	آگےَ گھام پچھےَ رُتِ جاڈا دیکھِ چلت منُ ڈوٗلے --
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥	Page# [1109]	دہ دِس ساکھ ہری ہرِییاول سہجِ پکےَ سوٗ میٹھا --
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥	----	نانکؕ اسُنِ مِلہُ پِیارے ستِگُر بھۓ بسِیٹھا --11--
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥	----	کتکِ کِرتُ پئِیا جوٗ پّربھ بھائِیا --
ਦੀਪਕੁ ਸਹਜਿ ਬਲੈ ਤਤਿ ਜਲਾਇਆ ॥	----	دِیپکُ سہجِ بلےَ تتِ جلائِیا --

دِیپک رس تیلو دھن پِر میلو
دھن اوماہے سرسی --

ਦੀਪਕ ਰਸ ਤੇਲੋ ਧਨ ਪਿਰ ਮੇਲੋ
ਧਨ ਓਮਾਹੈ ਸਰਸੀ ॥

اوگُݨ ماری مرے ن سِیجھے
گُݨ ماری تا مرسی --

ਅਵਗਣ ਮਾਰੀ ਮਰੈ ਨ ਸੀਝੈ
ਗੁਣਿ ਮਾਰੀ ਤਾ ਮਰਸੀ ॥

نامُ بھگتِ دے نِج گھرِ بَیٹھے
اجہُ تِناڑی آسا --

ਨਾਮੁ ਭਗਤਿ ਦੇ ਨਿਜ ਘਰਿ ਬੈਠੇ
ਅਜਹੁ ਤਿਨਾੜੀ ਆਸਾ ॥

نانک مِلہُ کپٹ در کھولہُ
ایک گھڑی کھٹُ ماسا --12--

ਨਾਨਕ ਮਿਲਹੁ ਕਪਟ ਦਰ ਖੋਲਹੁ
ਏਕ ਘੜੀ ਖਟੁ ਮਾਸਾ ॥੧੨॥

منگھر ماہُ بھلا
ہرِ گُݨ انکِ سماوئے --

ਮੰਘਰ ਮਾਹੁ ਭਲਾ
ਹਰਿ ਗੁਣ ਅੰਕਿ ਸਮਾਵਏ ॥

گُݨونتی گُݨ روَے
مے پِرُ نِہچلُ بھاوئے --

ਗੁਣਵੰਤੀ ਗੁਣ ਰਵੈ
ਮੈ ਪਿਰੁ ਨਿਹਚਲੁ ਭਾਵਏ ॥

نِہچلُ چترُ سُجاݨُ بِدھاتا
چنچلُ جگتُ سبائِیا --

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ
ਚੰਚਲੁ ਜਗਤੁ ਸਬਾਇਆ ॥

گِیانُ دھِیانُ گُݨ انکِ سماݨے
پربھ بھاݨے تا بھائِیا --

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ
ਪ੍ਰਭ ਭਾਣੇ ਤਾ ਭਾਇਆ ॥

گِیت ناد کوِت کوے سُݨِ
رام نامِ دُکھُ بھاگَے --

ਗੀਤ ਨਾਦ ਕਵਿਤ ਕਵੇ ਸੁਣਿ
ਰਾਮ ਨਾਮਿ ਦੁਖੁ ਭਾਗੈ ॥

نانکؑ سا دھن ناہ پِیاری	----	ਨਾਨਕ ਸਾ ਧਨ ਨਾਹ ਪਿਆਰੀ
ابھ بھگتی پِر آگےَ --13--		ਅਭ ਭਗਤੀ ਪਿਰ ਆਗੈ ॥੧੩॥
پوکھِ تُکھارُ پڑےَ	----	ਪੋਖਿ ਤੁਖਾਰੁ ਪੜੈ
ونُڑ ترِنُڑ رسُ سوکھےَ --		ਵਣੁ ਤ੍ਰਿਣੁ ਰਸੁ ਸੋਖੈ ॥
آوت کی ناہی	----	ਆਵਤ ਕੀ ਨਾਹੀ
منِ تنِ وسہِ مُکھے --		ਮਨਿ ਤਨਿ ਵਸਹਿ ਮੁਖੇ ॥
منِ تنِ روِ رہِیا جگجِیونُ	----	ਮਨਿ ਤਨਿ ਰਵਿ ਰਹਿਆ ਜਗਜੀਵਨੁ
گُر سبدی رنّگُ مانڑی --		ਗੁਰ ਸਬਦੀ ਰੰਗੁ ਮਾਣੀ ॥
انّڈج جیرج سیتج اُتبھُج	----	ਅੰਡਜ ਜੇਰਜ ਸੇਤਜ ਉਤਭੁਜ
گھٹِ گھٹِ جوتِ سمانڑی --		ਘਟਿ ਘਟਿ ਜੋਤਿ ਸਮਾਣੀ ॥
درسنُ دیہُ دئِیاپتِ داتے	----	ਦਰਸਨੁ ਦੇਹੁ ਦਇਆਪਤਿ ਦਾਤੇ
گتِ پاوءُ متِ دیہو --		ਗਤਿ ਪਾਵਉ ਮਤਿ ਦੇਹੋ ॥
نانکؑ رنّگِ روےَ رسِ رسِیا	----	ਨਾਨਕ ਰੰਗਿ ਰਵੈ ਰਸਿ ਰਸੀਆ
ہرِ سِءُ پرّیتِ سنیہو --14--		ਹਰਿ ਸਿਉ ਪ੍ਰੀਤਿ ਸਨੇਹੋ ॥੧੪॥
ماگھِ پُنِیت بھئی	----	ਮਾਘਿ ਪੁਨੀਤ ਭਈ
تِیرتھُ انّترِ جانِیا --		ਤੀਰਥੁ ਅੰਤਰਿ ਜਾਨਿਆ ॥
ساجن سہجِ ملے	----	ਸਾਜਨ ਸਹਜਿ ਮਿਲੇ
گُنڑ گہِ انّکِ سمانِیا --		ਗੁਣ ਗਹਿ ਅੰਕਿ ਸਮਾਨਿਆ ॥

پرِیتم گُن انّکے سُنِ پرّبھ بنّکے
تُدھُ بھاوا سرِ ناوا --

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ
ਤੁਧੁ ਭਾਵਾ ਸਰਿ ਨਾਵਾ ॥

گنّگ جمُن تہ بینٖی سنّگم
سات سمُنّد سماوا --

ਗੰਗ ਜਮੁਨ ਤਹ ਬੇਣੀ ਸੰਗਮ
ਸਾਤ ਸਮੁੰਦ ਸਮਾਵਾ ॥

پُنّن دان پُوجا پرمیسُر
جُگ جُگِ ایکو جاتا --

ਪੁੰਨ ਦਾਨ ਪੂਜਾ ਪਰਮੇਸੁਰ
ਜੁਗਿ ਜੁਗਿ ਏਕੋ ਜਾਤਾ ॥

نانک ماگھِ مہا رسُ ہرِ جپِ
اٹھسٹھِ تیرتھ ناتا --15--

ਨਾਨਕ ਮਾਘਿ ਮਹਾ ਰਸੁ ਹਰਿ ਜਪਿ
ਅਠਸਠਿ ਤੀਰਥ ਨਾਤਾ ॥੧੫॥

پھلگُنِ منِ رہسی
پرّیمُ سُبھائِیا --

ਫਲਗੁਨਿ ਮਨਿ ਰਹਸੀ
ਪ੍ਰੇਮੁ ਸੁਭਾਇਆ ॥

اندِنُ رہسُ بھئِیا
آپُ گوائِیا --

ਅਨਦਿਨੁ ਰਹਸੁ ਭਇਆ
ਆਪੁ ਗਵਾਇਆ ॥

من موہُ چُکائِیا جا تِسُ بھائِیا
کرِ کِرپا گھرِ آئو --

ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ
ਕਰਿ ਕਿਰਪਾ ਘਰਿ ਆਓ ॥

بہُتے ویس کری پِر باجھہُ
مہلی[1] لہا ن تھائو -- | [1]محلی-

ਬਹੁਤੇ ਵੇਸ ਕਰੀ ਪਿਰ ਬਾਝਹੁ
ਮਹਲੀ ਲਹਾ ਨ ਥਾਓ ॥

ہار ڈور رس پاٹ پٹنّبر
پِرِ لوڑی سِیگاری --

ਹਾਰ ਡੋਰ ਰਸ ਪਾਟ ਪਟੰਬਰ
ਪਿਰਿ ਲੋੜੀ ਸੀਗਾਰੀ ॥

نانک میلِ لئی گُرِ اپنےٗ گھرِ ورُ پائِیا ناری --16--	----	ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
بے دس ماہ رُتی تھِتی وار بھلے --	----	ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
گھڑی مُورت پل ساچے آئے سہجِ ملے --	----	ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
پّربھ ملے پِیارے کارج سارے کرتا سبھ بِدھ جانےٗ --	----	ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
جنِ سِیگاری تِسہِپیاری میلُ بھئِیا رنگُ مانےٗ --	----	ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
گھرِ سیج سُہاوی جا پِرِ راوی گُرمُکھِ مستکِ بھاگو --	----	ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
نانک اہِنِس راوےَ پّرِیتمُ ہرِ ورُ تھِرُ سوہاگو --17--1--	----	ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥
تُکھاری مہلا[1] 1 -- | محلا[1]	Page# [1110]	ਤੁਖਾਰੀ ਮਹਲਾ ੧ ॥
پہلےَ پہرےَ نَینڑ سلونڑِیۓ رَینڑِ اندھِیاری رام --	----	ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥
وکھرُ راکھُ مُئِیۓ آوےَ واری رام --	----	ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥

واری آوےَ کوݨُ جگاوے َ	----	ਵਾਰੀ ਆਵੈ ਕਵਣੁ ਜਗਾਵੈ
سُوتی جم رسُ چوُسئے --		ਸੂਤੀ ਜਮ ਰਸੁ ਚੂਸਏ ॥
رَیݨِ انّدھیری کِیا پتِ تیری	----	ਰੈਣਿ ਅੰਧੇਰੀ ਕਿਆ ਪਤਿ ਤੇਰੀ
چورُ پڑےَ گھرُ موُسئے --		ਚੋਰੁ ਪੜੈ ਘਰੁ ਮੂਸਏ ॥
راکھݨہارا اگم اپارا	----	ਰਾਖਣਹਾਰਾ ਅਗਮ ਅਪਾਰਾ
سُݨِ بینّتی میرِییا --		ਸੁਣਿ ਬੇਨੰਤੀ ਮੇਰੀਆ ॥
نانک موُرکھُ کبہِ ن چیتےَ	----	ਨਾਨਕ ਮੂਰਖੁ ਕਬਹਿ ਨ ਚੇਤੈ
کِیا سُوجھےَ رَیݨِ انّدھیرِییا --1--		ਕਿਆ ਸੂਝੈ ਰੈਣਿ ਅੰਧੇਰੀਆ ॥੧॥
دُوجا پہرُ بھِئیا	----	ਦੂਜਾ ਪਹਰੁ ਭਇਆ
جاگُ اچیتی رام --		ਜਾਗੁ ਅਚੇਤੀ ਰਾਮ ॥
وکھرُ راکھُ مُئیٔے	----	ਵਖਰੁ ਰਾਖੁ ਮੁਈਏ
کھاجےَ کھیتی رام --		ਖਾਜੈ ਖੇਤੀ ਰਾਮ ॥
راکھہُ کھیتی ہرِ گُرہیتی	----	ਰਾਖਹੁ ਖੇਤੀ ਹਰਿ ਗੁਰ ਹੇਤੀ
جاگت چورُ ن لاگےَ --		ਜਾਗਤ ਚੋਰੁ ਨ ਲਾਗੈ ॥
جم مگِ ن جاوہُ نا دُکھُ پاوہُ	----	ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ
جم کا ڈرُ بھءُ بھاگےَ --		ਜਮ ਕਾ ਡਰੁ ਭਉ ਭਾਗੈ ॥
روِ سسِ دِیپک گُرمتِ دُیارےَ	----	ਰਵਿ ਸਸਿ ਦੀਪਕ ਗੁਰਮਤਿ ਦੁਆਰੈ
منِ ساچا مُکھِ دھِیاوئے --		ਮਨਿ ਸਾਚਾ ਮੁਖਿ ਧਿਆਵਏ ॥

نانکؑ مُورکھُ اجہُ ن چیتےَ کِو دُوجےَ سُکھُ پاوۓ ۔۔2۔۔	----	ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥
تیجا پہرُ بھِئیا نیِد وِیاپی رام ۔۔	----	ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥
ماِئیا سُت دارا دُوکھِ سنّتاپی رام ۔۔	----	ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥
ماِئیا سُت دارا جگت پِیارا چوگ چُگےَ نِت پھاسےَ ۔۔	----	ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥
نامُ دھِیاوےَ تا سُکھُ پاوےَ گُرمتِ کالُ ن گرّاسےَ ۔۔	----	ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥
جنّمنُ مرنُ کالُ نہی چھوڑےَ وِنُ ناوےَ سنّتاپی ۔۔	----	ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥
نانکؑ تیجےَ ترّبِدھِ لوکا ماِئیا موہِ وِیاپی ۔۔3۔۔	----	ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥
چئُتھا پہرُ بھِئیا دئُتُ بِہاگےَ رام ۔۔	----	ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥
تِن گھرُ راکھِئڑا جو[1] اندِنُ جاگےَ رام ۔۔ | [1]جو۔	----	ਤਿਨ ਘਰੁ ਰਾਖਿਅੜਾ ਜੁੋ ਅਨਦਿਨੁ ਜਾਗੈ ਰਾਮ ॥

گُر پُوچھِ جاگے نامِ لاگے تِنا رَینْ سُہیلیا --	----	ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥
گُر سبدُ کماوہِ جنمِ ن آوہِ تِنا ہرِ پرّبھُ بیلیا --	----	ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥
کر کنپِ چرنْ سریرُ کنپَے نَینْ اندھُلے تنُ بھسم سے --	----	ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥
نانک دُکھیا جُگ چارے بنُ نام ہرِ کے منِ وسے --4--	----	ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥
کھُولی گنّٹھِ اُٹھو لِکھیا آئیا رام --	----	ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥
رس کس سُکھ ٹھاکے بنّدھِ چلائیا رام --	----	ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥
بنّدھِ چلائیا جا پرّبھ بھائیا نا دِسے نا سُنئیے --	----	ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥
آپنْ واری سبھسے آوے پکی کھیتی لُنئیے --	----	ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥
گھڑی چسے کا لیکھا لیجے بُرا بھلا سہُ جیا --	----	ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥
نانک سُرِ نر سبدِ مِلائے تِن پرّبھِ کارنْ کییا --5--2--	----	ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

تُکھاری مہلا[1] 1 ـ ـ ـ | محلا[1]ـ	----	ਤੁਖਾਰੀ ਮਹਲਾ ੧ ॥
تارا چڑِیا لنّما کِءُ ندرِ نِہالیا رام ـ ـ	----	ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥
سیوک پُور کرنّما ستِگُرِ سبدِ دِکھالیا رام ـ ـ	----	ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥
گُر سبدِ دِکھالیا سچُ سمالیا اہِنسِ دیکھِ بیچارِیا ـ ـ	----	ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥
دھاوت پنّچ رہے گھرُ جاݨِیا کامُ کرّودھُ بِکھُ مارِیا ـ ـ	----	ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥
انّترِ جوتِ بھئی گُر ساکھی چینے رام کرنّما ـ ـ	----	ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥
نانک ہئُمےَ مارِ پتیݨے تارا چڑِیا لنّما ـ ـ 1 ـ ـ	----	ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥
گُرمُکھِ جاگِ رہے چُوکی ابھِمانی رام ـ ـ	Page# [1111]	ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥
انِدنُ بھورُ بھِئیا ساچِ سمانی رام ـ ـ	----	ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥
ساچِ سمانی گُرمُکھِ منِ بھانی گُرمُکھِ سابتُ جاگے ـ ـ	----	ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥

ساچ نامُ انّمرِتُ گرِ دِییا ہرِ چرنی لِو لاگے ۔۔	----	ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥
پّرگٹی جوتِ جوتِ مہِ جاتا منمُکھِ بھرمِ بھُلانٔی ۔۔	----	ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥
نانک بھورُ بھئِیا منُ مانِیا جاگت رَینڑِ وِہانٔی ۔۔2۔۔	----	ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥
ائُگنڑ وِیسرِیا گُنڑی گھرُ کِییا رام ۔۔	----	ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥
ایکو روِ رہِیا اورُ ن بِییا رام ۔۔	----	ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥
روِ رہِیا سوئی اورُ ن کوئی من ہی تے منُ مانِیا ۔۔	----	ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥
جِنِ جل تھل تّرِبھونڑ گھٹُ گھٹُ تھاپِیا سو پّربھُ گُرمُکھِ جانِیا ۔۔	----	ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥
کرنڑ کارنڑ سمرتھ اپارا تّرِبدھِ میٹِ سمائی ۔۔	----	ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥
نانک اوگنڑ گُنہ سمانٔے اَیسی گُرمتِ پائی ۔۔3۔۔	----	ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥

آوݨ جاݨ رہے چُوکا بھولا رام --	----	ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥
ہئُمے مارِ ملے ساچا چولا رام --	----	ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥
ہئُمے گُرِ کھوئی پرگٹُ ہوئی چُوکے سوگ سنّتاپے --	----	ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥
جوتی اندّرِ جوتِ سماݨی آپُ پچھاتا آپے --	----	ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥
پیئیئڑے گھرِ سبدِ پتیݨی ساہُرڑے پِر بھاݨی --	----	ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥
نانک ستِگُرِ میلِ مِلائی چُوکی کاݨِ لوکاݨی --4--3--	----	ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥
تُکھاری مہلا 1 -- | محلا1	----	ਤੁਖਾਰੀ ਮਹਲਾ ੧ ॥
بھولاوڑے بھُلی بھُلِ بھُلِ پچھوتاݨی --	----	ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
پِرِ چھوڈِئڑی سُتی پِر کی سار ن جاݨی --	----	ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
پِرِ چھوڈی سُتی اوگݨِ مُتی تِس دھن وِدھݨ راتے --	----	ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥

کامِ کرودھِ اہنکارِ وِگُتی ہئُمےَ لگی تاتے --	----	ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
اُڈرِ ہنّس چلیا پھُرمائیا[1] بھسمےَ بھسم سمانٹی -- | [1]فُرمائیا-	----	ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
نانک سچے نام وِہُونٹی بھُلِ بھُلِ پچھوتانٹی --1--	----	ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
سُنِ ناہ پیارے اِک بینتی میری --	----	ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
تُو نِج گھرِ وسِڑا ہءُ رُلِ بھسمےَ ڈھیری --	----	ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
بِنُ اپنے ناہےَ کوءِ ن چاہے کِیا کہیئےَ کیا کیجےَ --	----	ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
انمرِت نامُ رسن رسُ رسنا گُر سبدی رسُ پیجےَ --	----	ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥
وِنُ ناوے کو سنگِ ن ساتھی آوےَ جاءِ گھنیری --	----	ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
نانک لاہا لے گھرِ جائیئےَ ساچی سچُ متِ تیری --2--	----	ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
ساجن دیسِ وِدیسیئڑے سانیہڑے دیدی --	----	ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥

سارِ سمالے تِن سجݨا مُنّدھ نَیݨ بھریدی --	----	ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
مُنّدھ نَیݨ بھریدی گُݨ ساریدی کِءُ پّربھ مِلاپِیارے --	----	ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
مارگُ پنّتھُ ن جاݨءُ وِکھڑا کِءُ پائیۓ پِرُ پارے --	----	ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
سِتگُر سبدی ملےَ وِچھُنّنی تنُ منُ آگےَ راکھےَ --	----	ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
نانک انّمرِت بِرکھُ مہا رس پھلِیا مِل پّرِیتم رسُ چاکھےَ --3--	----	ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
مہلِ [1] بُلائِڑِیۓ بِلمُ ن کیِجےَ -- | [1] محلِ-	----	ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
اندِنُ رتڑِیۓ سہجِ مِلیِجےَ --	----	ਅਨਦਿਨੁ ਰਤੜੀਏ ਸਹਜਿ ਮਿਲੀਜੈ ॥
سُکھِ سہجِ مِلیِجےَ روسُ ن کیِجےَ گربُ نِوارِ سماݨی --	Page# [1112]	ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥
ساچےَ راتی ملےَ مِلائی منمُکھِ آوݨ جاݨی --	----	ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥
جب ناچی تب گھُوگھٹُ کیَسا مٹُکی پھوڑِ نِراری --	----	ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥

ਨਾਨਕ ਆਪੈ ਆਪੁ ਪਛਾਣੈ
ਗੁਰਮੁਖਿ ਤਤੁ ਬੀਚਾਰੀ ॥੪॥੪॥

نانکؒ آپےَ آپُ پچھانڑَے
گُرمُکھِ تتُ بیچاری ـ ـ4ـ ـ4ـ ـ

ਤੁਖਾਰੀ ਮਹਲਾ ੧ ॥

تُکھاری مہلا[1] 1 ـ ـ । [1]محلا ـ

ਮੇਰੇ ਲਾਲ ਰੰਗੀਲੇ
ਹਮ ਲਾਲਨ ਕੇ ਲਾਲੇ ॥

میرے لال رنّگیلے
ہم لالن کے لالے ـ ـ

ਗੁਰਿ ਅਲਖੁ ਲਖਾਇਆ
ਅਵਰੁ ਨ ਦੂਜਾ ਭਾਲੇ ॥

گُرِ الکھُ لکھاِئیا
اورُ ن دُوجا بھالے ـ ـ

ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ
ਜਾ ਪ੍ਰਭਿ ਕਿਰਪਾ ਧਾਰੀ ॥

گُرِ الکھُ لکھاِئیا جا تِسُ بھاِئیا
جا پّربھِ کِرپا دھاری ـ ـ

ਜਗਜੀਵਨੁ ਦਾਤਾ ਪੁਰਖੁ ਬਿਧਾਤਾ
ਸਹਜਿ ਮਿਲੇ ਬਨਵਾਰੀ ॥

جگجِیونُ داتا پُرکھُ بِدھاتا
سہجِ ملے بنواری ـ ـ

ਨਦਰਿ ਕਰਹਿ ਤੂ ਤਾਰਹਿ ਤਰੀਐ
ਸਚੁ ਦੇਵਹੁ ਦੀਨ ਦਇਆਲਾ ॥

ندرِ کرہِ تُو تارہِ ترِئیَے
سچُ دیوہُ دِین دئِیالا ـ ـ

ਪ੍ਰਣਵਤਿ ਨਾਨਕ ਦਾਸਨਿ ਦਾਸਾ
ਤੂ ਸਰਬ ਜੀਆ ਪ੍ਰਤਿਪਾਲਾ ॥੧॥

پّرنڑوتِ نانکؒ داسنِ داسا
تُو سرب جِیا پّرتِپالا ـ ـ1ـ ـ

ਭਰਿਪੁਰਿ ਧਾਰਿ ਰਹੇ
ਅਤਿ ਪਿਆਰੇ ॥

بھرِپُرِ دھارِ رہے
اتِ پِیارے ـ ـ

ਸਬਦੇ ਰਵਿ ਰਹਿਆ
ਗੁਰ ਰੂਪਿ ਮੁਰਾਰੇ ॥

سبدے روِ رہِیا
گُر رُوپِ مُرارے ـ ـ

گُر رُوپ مُرارے تِرِبھوݨ دھارے تا کا انّتُ ن پائِیا --	----	ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥
رنّگی جِنسی جنّت اُپائے نِت دیوےَ چڑےَ سوائِیا --	----	ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥
اپرنّپرُ آپے تھاپِ اُتھاپے تِسُ بھاوےَ سو ہووےَ --	----	ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥
نانکؔ ہِیرا ہِیرےَ بیدھِیا گُݨ کےَ ہارِ پروۄےَ --2--	----	ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥
گُݨ گُݨہِ سماݨے مستکِ نام نِیساݨو[1] -- | [1]نِیشاݨو-	----	ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥
سچُ ساچِ سمائِیا چُوکا آوݨ جاݨو --	----	ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥
سچُ ساچِ پچھاتا ساچےَ راتا ساچُ ملےَ منِ بھاوےَ --	----	ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥
ساچے اُوپرِ اورُ ن دِسےَ ساچے ساچِ سماوےَ --	----	ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥
موہنِ موہِ لِیا منُ میرا بنّدھن کھولِ نِرارے --	----	ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥

نانکؑ جوتی جوتِ سمائی جا مِلیا اتِ پیارے --3--	----	ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥
سچ گھرُ کھوجِ لہے ساچا گُر تھانو --	----	ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥
منمُکھِ نہ پائیۓ گُرمُکھِ گیانو --	----	ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥
دیوے سچُ دانو سو پروانو سدا داتا وڈ داݨا --	----	ਦੇਵੈ ਸਚੁ ਦਾਨੋ ਸੋ ਪਰਵਾਨੋ ਸਦਾ ਦਾਤਾ ਵਡ ਦਾਣਾ ॥
امرُ اجونی استھِرُ جاپے ساچا مہلُ[1] چِراݨا -- | [1]محلُ-	----	ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥
دوتِ اُچاپتِ لیکھُ ن لِکھیۓ پّرگٹی جوتِ مُراری --	----	ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥
نانکؑ ساچا ساچے راچا گُرمُکھِ ترِیۓ تاری --4--5--	----	ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥
تُکھاری مہلا[1] 1 -- | [1]محلا-	----	ਤੁਖਾਰੀ ਮਹਲਾ ੧ ॥
اے من میرِیا تُو سمجھُ اچیت اِیاݨیا رام --	----	ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥
اے من میرِیا چھڈِ اوگݨ گُݨی سماݨیا رام --	----	ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥

بہُ ساد لُبھانےؐ کِرت کمانےؑ وِچھُڑِیا نہی میلا ۔۔	----	ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥
کِ ءُ دُترُ ترِیۓَ جم ڈرِ مرِیۓَ جم کا پنّتھُ دُہیلا ۔۔	----	ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥
منِ رامُ نہی جاتا ساجھ پرّبھاتا اوگھٹِ رُدھا کِیا کرے ۔۔	----	ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥
بنّدھنِ بادِھیا اِن بِدھِ چھُوٹےَ گُرمُکھِ سیوےَ نرہرے ۔۔1۔۔	----	ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥
اے من میرِیا تُو چھوڈِ آل جنّجالا[1] رام ۔۔ | [1]زنّجالا۔	----	ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥
اے من میرِیا ہرِ سیوہُ پُرکھُ نِرالا رام ۔۔	----	ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥
ہرِ سِمرِ ایکنّکارُ ساچا سبھُ جگتُ جِنّنِ اُپائِیا ۔۔	----	ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥
پئُڑُ پانٔی اگنِ بادھے گُرِ کھیلُ جگتِ دِکھائِیا ۔۔	Page# [1113]	ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥
آچارِ تُو وِیچارِ آپے ہرِ نامُ سنّجم جپ تپو ۔۔	----	ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥

سکھا سَینُ پیارُ پڑِیتمُ نامُ ہرِ کا جپُ جپو --2--	----	ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥
اے من میریا تۄ تھِرُ رہُ چوٹ ن کھاوہی رام --	----	ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥
اے من میریا گُݨ گاوہِ سہجِ سماوہی رام --	----	ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥
گُݨ گاءِ رام رساءِ رسیئہِ گُر گیان انّجنُ سارہے --	----	ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥
ترَے لوک دِیپکُ سبدِ چانݨُ پنّج دۄت سنّگھارہے --	----	ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥
بھےَ کاٹِ نربھءُ ترہِ دُترُ گُرِ مِلِئےَ کارج سارئے --	----	ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥
رۄپُ رنّگُ پیارُ ہرِ سِءُ ہرِ آپِ کِرپا دھارئے --3--	----	ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥
اے من میریا تۄ کیا لے آئیا کیا لے جائسی رام --	----	ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥
اے من میریا تا چھُٹسی جا بھرمُ چُکائِسی رام --	----	ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥

دھنُ سنّچِ ہرِ ہرِ نام وکھرُ گُر سبدِ بھاءُ پچھاݨہے --	ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥
مَیلُ پرہرِ سبدِ نرملُ مہلُ[1] گھرُ سچُ جاݨہے -- | [1]محلُ-	ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥
پتِ نامُ پاوہِ گھرِ سِدھاوہِ جھولِ انمّرِت پی رسو --	ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥
ہرِ نامُ دھِیائیئےَ سبدِ رسُ پائیئےَ وڈبھاگِ جپیئےَ ہرِ جسو --4--	ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥
اے منُ میرِیا بِنُ پئُڑِییا منّدرِ کِءُ چڑھے َ رام --	ਏ ਮਨੁ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥
اے من میرِیا بِنُ بیڑی پارِ ن انبّڑے َ رام --	ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥
پارِ ساجنُ اپارُ پرِّیتمُ گُر سبد سُرتِ لنگّھاوے ئ --	ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥
مِلِ سادھسنّگتِ کرہِ رلِیا پھِرِ ن پچھوتاوے ئ --	ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥
کرِ دئِیا دانُ دئِیال ساچا ہرِ نام سنّگتِ پاوئو --	ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥

نانکُ پئِنّپے سُنٹہُ پرِیتم
گُر سبدِ منُ سمجھاوئو --5--6--

ਨਾਨਕੁ ਪਇਅੰਪੈ ਸੁਣਹੁ ਪ੍ਰੀਤਮ
ਗੁਰ ਸਬਦਿ ਮਨੁ ਸਮਝਾਵਓ ॥੫॥੬॥

تُکھاری چھنّت مہلا[1] 4 | محلا[1]

ਤੁਖਾਰੀ ਛੰਤ ਮਹਲਾ ੪

ੴ سِتگُر پرّسادِ --

ੴ ਸਤਿਗੁਰ ਪ੍ਰਸਾਦਿ ॥

انّترِ پری پیارُ
کِءُ پر بِنُ جیوِیۓ رام --

ਅੰਤਰਿ ਪਿਰੀ ਪਿਆਰੁ
ਕਿਉ ਪਿਰ ਬਿਨੁ ਜੀਵੀਐ ਰਾਮ ॥

جب لگُ درسُ ن ہوءِ
کِءُ انّمرِتُ پیوِیۓ رام --

ਜਬ ਲਗੁ ਦਰਸੁ ਨ ਹੋਇ
ਕਿਉ ਅੰਮ੍ਰਿਤੁ ਪੀਵੀਐ ਰਾਮ ॥

کِءُ انّمرِتُ پیوِیۓ ہرِ بِنُ جیوِیۓ
تِسُ بِنُ رہنُ ن جاۓ --

ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ
ਤਿਸੁ ਬਿਨੁ ਰਹਨੁ ਨ ਜਾਏ ॥

اندِنُ پرِءُ پرِءُ کرے دِنُ راتی
پر بِنُ پیاس ن جاۓ --

ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ
ਪਿਰ ਬਿਨੁ ਪਿਆਸ ਨ ਜਾਏ ॥

اپنٹی کرِپا کرہُ ہرِ پیارے
ہرِ ہرِ نامُ سد سارِیا --

ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ
ਹਰਿ ਹਰਿ ਨਾਮੁ ਸਦ ਸਾਰਿਆ ॥

گُر کے سبدِ مِلِیا مےَ پرِیتمُ
ہءُ سِتگُر وِٹہُ وارِیا --1--

ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ
ਹਉ ਸਤਿਗੁਰ ਵਿਟਹੁ ਵਾਰਿਆ ॥੧॥

جب دیکھاں پرِ پیارا
ہرِ گُنٹ رسِ روا رام --

ਜਬ ਦੇਖਾਂ ਪਿਰੁ ਪਿਆਰਾ
ਹਰਿ ਗੁਣ ਰਸਿ ਰਵਾ ਰਾਮ ॥

میرے انترِ ہوءِ وِگاسُ پِرءُ پِرءُ سچُ نِت چوا رام --	----	ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥
پِرءُ چواپیارے سبدِ نِستارے بِنُ دیکھے تِرپت ن آوے --	Page# [1114]	ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥
سبدِ سِیگارُ ہووے نِت کامݨِ ہرِ ہرِ نامُ دھِیاوئے --	----	ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥
دئِیا دانُ منگت جن دِیجے مےَ پِرِیتمُ دیہُ مِلائے --	----	ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥
اندِنُ گُرُ گوپالُ دھِیائی ہم سِتگُر وِٹہُ گُھمائے --2--	----	ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥
ہم پاتھر گُرُ ناو بِکھُ بھوجلُ تارِیئے رام --	----	ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥
گُرُ دیوہُ سبدُ سُبھاءِ مےَ مُوڑ نِستارِیئے رام --	----	ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥
ہم مُوڑ مُگدھ کِچھُ مِتِ نہی پائی تُو اگنّمُ وڈ جانِیا --	----	ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥
تُو آپِ دئِیالُ دئِیا کرِ میلہِ ہم نِرگُݨی نِمانِیا --	----	ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥

انیکٔ جنم پاپ کرِ بھرمے ہُنِ تءُ سرݨاگتِ آۓ ۔۔	----	ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥
دِئیا کرہُ رکھِ لیوہُ ہرِ جیءُ ہم لاگہ ستِگُر پاۓ ۔۔3۔۔	----	ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥
گُر پارس ہم لوہ مِلِ کنّچنُ ہوئِیا رام ۔۔	----	ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥
جوتی جوتِ مِلاءِ کائِیا گڑُ سوہِیا رام ۔۔	----	ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥
کائِیا گڑُ سوہِیا میرےَ پّربھِ موہِیا کِءُ ساسِ گِراسِ وِسارِیئَ ۔۔	----	ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥
اڈّرِسٹُ اگوچرُ پکڑِیا گُر سبدی ہءُ ستِگُر کےَ بلِہارِیئَ ۔۔	----	ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥
ستِگُر آگےَ سِیسُ بھیٹ دےءُ جے ستِگُر ساچے بھاوےَ ۔۔	----	ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥
آپے دِئیا کرہُ پّربھ داتے نانک انّکِ سماوےَ ۔۔4۔۔1۔۔	----	ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥
تُکھاری مہلا[1] 4 ۔۔ | محلا[1]۔	----	ਤੁਖਾਰੀ ਮਹਲਾ ੪ ॥
ہرِ ہرِ اگم اگادھِ اپرنّپر اپرپرا ۔۔	----	ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥

جو تُم دھِیاوہِ جگدِیس تے جن بھءُ بِکھمُ ترا --	-----	ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥
بِکھم بھءُ تِن ترِیا سُہیلا جِن ہرِ ہرِ نامُ دھِیائِیا --	-----	ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥
گُر واکِ ستِگر جو بھاءِ چلے تِن ہرِ ہرِ آپ مِلائِیا --	-----	ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥
جوتی جوتِ مِل جوتِ سمانْی ہرِ کرِپا کرِ دھرݨیدھرا --	-----	ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥
ہرِ ہرِ اگم اگادھِ اپرنّپر اپرپرا --1--	-----	ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥
تُم سُیامی اگم اتھاہ تُو گھٹِ گھٹِ پُورِ رہِیا --	-----	ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥
تُو الکھ ابھےءُ اگنّمُ گُر ستِگر بچنِ لہِیا --	-----	ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥
دھنُ دھنّنُ تے جن پُرکھ پُورے جِن گُر سنّتسنّگتِ مِل گُݨ روے --	-----	ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥
بِبیک بُدھِ بِچارِ گُرمُکھِ گُر سبدِ کھِنُ کھِنُ ہرِ نِت چوے --	-----	ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥

جا بہہِ گُرمُکھِ ہرِ نامُ بولہِ جا کھڑے گُرمُکھِ ہرِ ہرِ کہِیا --	----	ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥
تُم سُیامی اگم اتھاہ تُو گھٹِ گھٹ پُورِ رہِیا --2--	----	ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥
سیوک جن سیوہِ تے پروانُڑ جِن سیوِیا گُرمتِ ہرے --	----	ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥
تِن کے کوٹِ سبھِ پاپ کھِنُ پرہرِ ہرِ دُورِ کرے --	----	ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥
تِن کے پاپ دوکھ سبھِ بنسے جِن منِ چِتِ اِکُ ارادھِیا --	----	ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥
تِن کا جنمُ سپھلِئو سبھُ کِیا کرتےَ جِن گُر بچنی سچُ بھاکھِیا --	----	ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥
تے دھنّنُ جن وڈ پُرکھ پُورے جو گُرمتِ ہرِ جپِ بھءُ بِکھمُ ترے --	Page# [1115]	ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥
سیوک جن سیوہِ تے پروانُڑ جِن سیوِیا گُرمتِ ہرے --3--	----	ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥
تُو انّترجامی ہرِ آپِ جِءُ تُو چلاوہِ پیارے ہءُ تِوےَ چلا --	----	ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥

ہمرے ہاتھِ کِچھُ ناہِ جا تُو میلہِ تا ہءُ آءِ مِلا --	----	ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥
جِن کءُ تُو ہرِ میلہِ سُیامی سبھُ تِن کا لیکھا چھُٹکِ گئیا --	----	ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥
تِن کی گنّت ن کرِئہُ کو بھائی جو گُر بچنی ہرِ میلِ لئیا --	----	ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥
نانک دئیالُ ہویا تِن اُوپرِ جِن گُر کا بھاݨا منّیا بھلا --	----	ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥
تُو انترجامی ہرِ آپِ جِءُ تُو چلاوہِ پیارے ہءُ تِوے چلا	----	ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥
--2--4--		
تُکھاری مہلا[1] 4 -- | محلا[1]	----	ਤੁਖਾਰੀ ਮਹਲਾ ੪ ॥
تُو جگجیون جگدِیس سبھ کرتا سرِسٹِ ناتھُ --	----	ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥
تِن تُو دھیائِیا میرا رامُ جِن کےَ دھُرِ لیکھُ ماتھُ --	----	ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥
جِن کءُ دھُرِ ہرِ لِکھیا سُیامی تِن ہرِ ہرِ نامُ ارادھِیا --	----	ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥

تِن کے پاپ اِک نِمکھ سبھِ لاتھے جِن گُر بچنی ہرِ جاپِیا --	----	ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥
دھنُ دھنّنُ تے جن جِن ہرِ نامُ جپِیا تِن دیکھے ہءُ بھئِیا سناتھُ --	----	ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥
تُو جگجیِون جگدِیُس سبھ کرتا سرِسٹِ ناتھُ --1--	----	ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥
تُو جلِ تھلِ مہِیئلِ بھرپُورِ سبھ اُوپرِ ساچُ دھنّی --	----	ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥
جِن جپِیا ہرِ منِ چِیتِ ہرِ جپِ جپِ مُکتُ گھنّی --	----	ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥
جِن جپِیا ہرِ تے مُکت پرانّی تِن کے اُوجل مُکھ ہرِ دُیارِ --	----	ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥
اوءِ ہلتِ پلتِ جن بھئے سُہیلے ہرِ راکھِ لیِئے رکھنہارِ --	----	ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥
ہرِ سنتسنگتِ جن سُنّہُ بھائی گُرمُکھِ ہرِ سیوا سپھل بنّی --	----	ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥
تُو جلِ تھلِ مہِیئلِ بھرپُورِ سبھ اُوپرِ ساچُ دھنّی --2--	----	ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥

تُو تھان تھننّترِ ہرِ ایکُ ہرِ ایکو ایکُ روِیا --	----	ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥
ونِ ترِنِ ترِبھونِ سبھ سرِسٹِ مُکھِ ہرِ ہرِ نامُ چوِیا --	----	ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥
سبھِ چوہِ ہرِ ہرِ نامُ کرتے اسنّکھ اگنٹت ہرِ دھِیاوے --	----	ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥
سو دھنّنُ دھنُ ہرِ سنّتُ سادھُو جو ہرِ پرّبھ کرتے بھاوۓ --	----	ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥
سو سپھلُ درسنُ دیہُ کرتے جِسُ ہرِ ہِردے نامُ سد چوِیا --	----	ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥
تُو تھان تھننّترِ ہرِ ایکُ ہرِ ایکو ایکُ روِیا --3--	----	ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥
تیری بھگتِ بھنّڈار اسنّکھ جِسُ تُو دیوہِ میرے سُیامی تِسُ مِلہِ --	----	ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥
جِس کےَ مستکِ گُر ہاتھُ تِسُ ہِردے ہرِ گُنٹ ٹِکہِ --	----	ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥
ہرِ گُنٹ ہِردے ٹِکہِ تِس کےَ جِسُ انّترِ بھءُ بھاونی ہوئی --	----	ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥

بِنُ بھےَ کِنۓَ ن پّریمُ پاِئیا بِنُ بھےَ پارِ ن اُترِیا کوئی ۔۔	----	ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥
بھءُ بھاءُ پّرِیتِ نانکؔ تِسہِ لاگےَ جِسُ تُوُ آپݨی کِرپا کرہِ ۔۔	Page# [1116]	ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥
تیری بھگتِ بھنّڈار اسنّکھ جِسُ تُوُ دیوہِ میرے سُیامی تِسُ مِلہِ	----	ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥
۔۔3۔۔4۔۔		
تُکھاری مہلا[1] 4 ۔۔ | [1]محلا۔	----	ਤੁਖਾਰੀ ਮਹਲਾ ੪ ॥
ناوݨُ پُربُ ابھیچُ گُر ستِگُر درسُ بھِئیا ۔۔	----	ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥
دُرمتِ مَیلُ ہری اِگیانُ انّدھیرُ گِئیا ۔۔	----	ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥
گُر درسُ پاِئیا اِگیانُ گواِئیا انّترِ جوتِ پّرگاسی ۔۔	----	ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥
جنم مرن دُکھ کھِن مہِ بنسے ہرِ پاِئیا پّربھُ ابِناسی ۔۔	----	ਜਨਮ ਮਰਨ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥
ہرِ آپِ کرتےَ پُربُ کِیا ستِگُرو کُلکھیتِ ناوݨِ گِئیا ۔۔	----	ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥

ناونُ پُربُ ابھیچُ گُر سِتگُر درسُ بھئِیا ـــ1ـــ	----	ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥
مارگِ پنّتھِ حلے گُر سِتگُر سنّگِ سِکھا ــ	----	ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥
اندِنُ بھگتِ بݨی کھِنُ کھِنُ نِمکھ وِکھا ــ	----	ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥
ہرِ ہرِ بھگتِ بݨی پّربھ کیری سبھُ لوکُ ویکھݨِ آئِیا ــ	----	ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥
جِن درسُ سِتگُر گُرُو کِیا تِن آپِ ہرِ میلائِیا ــ	----	ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥
تیرتھ اُدمُ سِتگُرُو کِیا سبھ لوک اُدھرݨ ارتھا ــ	----	ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
مارگِ پنّتھِ حلے گُر سِتگُر سنّگِ سِکھا ـــ2ـــ	----	ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥
پّرتھم آئے کُلکھیتِ گُر سِتگُر پُربُ ہویا ــ	----	ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥
کھبرِ[1] بھئی سنّسارِ آئے ترّے لویا ــ | [1]خبرِ	----	ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥

دیکھݨِ آئے تِین لوک سُرِ نر مُنِ جن سبھِ آئیا --	----	ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥
جِن پرسِیا گُرُ ستِگُرو پُورا تِن کے کِلوِکھ ناس گوائِیا --	----	ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥
جوگی دِگنّبر سنّنِیاسی کھٹُ درسن کرِ گئے گوسٹِ ڈھویا --	----	ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥
پ٘رتھم آئے کُلکھیتِ گُر ستِگُر پُربُ ہویا --3--	----	ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥
دُتِییا جمُن گئے گُرِ ہرِ ہرِ جپنُ کِیا --	----	ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥
جاگاتی مِلے دے بھیٹ گُر پِچھے لنّگھاءِ دِییا --	----	ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥
سبھ چھُٹی ستِگُرو پِچھے جِنِ ہرِ ہرِ نامُ دھِیائِیا --	----	ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥
گُر بچنِ مارگِ جو پنّتھِ چالے تِن جمُ جاگاتی نیڑِ ن آئِیا --	----	ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥
سبھ گُرو گُرو جگتُ بولے گُر کے ناءِ لئِۓ سبھِ چھُٹکِ گئِیا --	----	ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥

دُتیِیا جمُن گئے گُرِ ہرِ ہرِ جپنُ کِییا --4--	----	ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥
ترِتیِیا آئے سُرسری تہ کَئُتکُ چلتُ بھئِیا --	----	ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥
سبھ موہی دیکھِ درسنُ گُر سنّت کِنےَ آڈھُ ن دامُ لئِیا --	----	ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥
آڈھُ دامُ کِچھُ پئِیا ن بولک جاگاتیِیا موہنھ مُنّدنھِ پئی --	----	ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥
بھائی ہم کرہ کِیا کِسُ پاسِ مانگہ سبھ بھاگِ ستِگُر پِچھےَ پئی --	----	ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥
جاگاتیِیا اُپاو سِیانپ کرِ وِچارُ ڈِٹھا بھنّنِ بولکا سبھِ اُٹھِ گئِیا --	----	ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥
ترِتیِیا آئے سُرسری تہ کَئُتکُ چلتُ بھئِیا --5--	Page# [1117]	ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥
مِلِ آئے نگر مہا جنا گُر ستِگُر اوٹ گہی --	----	ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥
گُرُ ستِگُرُ گُرُ گوۄِدُ پُچھِ سِمرِتِ کیِتا سہی[1] -- | اصہی[1]-	----	ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥

سِمرِتِ ساستّر سبھنی سہی[1] کیتا
سُکِ پّرہِلادِ سّریرام کرِ گُر گووِدُ دھیائیا -- |
[1]صہی-

ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ
ਸੁਕਿ ਪ੍ਰਹਿਲਾਦਿ ਸ੍ਰੀਰਾਮ ਕਰਿ ਗੁਰ ਗੋਵਿਦੁ ਧਿਆਇਆ ॥

دیہی نگرِ کوٹِ پنّچ چور وٹوارے
تِن کا تھاءُ تھیہُ گوائیا --

ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ
ਤਿਨ ਕਾ ਥਾਉ ਥੇਹੁ ਗਵਾਇਆ ॥

کیرتنُ پُراݨ نِت پُنّن ہووہِ
گُر بچنِ نانکِ ہرِ بھگتِ لہی --

ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ
ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥

مِلِ آئے نگر مہا جنا
گُر ستِگُر اوٹ گہی --6--4--10--

ਮਿਲਿ ਆਏ ਨਗਰ ਮਹਾ ਜਨਾ
ਗੁਰ ਸਤਿਗੁਰ ਓਟ ਗਹੀ ॥੬॥੪॥੧੦॥

تُکھاری چھنّت مہلا[1] 5 | [1]محلا-

ਤੁਖਾਰੀ ਛੰਤ ਮਹਲਾ ੫

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

گھولِ گھُمائی لالنا
گُرِ منُ دینا --

ਘੋਲਿ ਘੁਮਾਈ ਲਾਲਨਾ
ਗੁਰਿ ਮਨੁ ਦੀਨਾ ॥

سُݨِ سبدُ تُمارا
میرا منُ بھینا --

ਸੁਣਿ ਸਬਦੁ ਤੁਮਾਰਾ
ਮੇਰਾ ਮਨੁ ਭੀਨਾ ॥

اِہُ منُ بھینا جِءُ جل مینا
لاگا رنّگُ مُرارا --

ਇਹੁ ਮਨੁ ਭੀਨਾ ਜਿਉ ਜਲ ਮੀਨਾ
ਲਾਗਾ ਰੰਗੁ ਮੁਰਾਰਾ ॥

کیمتِ[1] کہی ن جائی ٹھاکُر
تیرا مہلُ[2] اپارا -- | [1]قیمتِ- [2]محلُ-

ਕੀਮਤਿ ਕਹੀ ਨ ਜਾਈ ਠਾਕੁਰ
ਤੇਰਾ ਮਹਲੁ ਅਪਾਰਾ ॥

سگل گُنا کے داتے سُیامی بِن ء سُنہُ اِک دِینا --	----	ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥
دیہُ درسُ نانک بلِہاری جِیڑا بلِ بلِ کِینا --1--	----	ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥
اِہُ تنُ منُ تیرا سبھِ گُنٛ تیرے --	----	ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥
کھنّنیٖٔ ونّجا درسن تیرے --	----	ਖੰਨੀਐ ਵੰਞਾ ਦਰਸਨ ਤੇਰੇ ॥
درسن تیرے سُنِٛ پرّبھ میرے نِمکھ درِسٹِ پیکھِ جیوا --	----	ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥
انمرِت نامُ سُنیجےَ تیرا کِرپا کرہِ ت پیِوا --	----	ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥
آس پِیاسی پِر کےَ تائی جِ ء چاترِکُ بُوندیرے --	----	ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥
کہُ نانک جِیڑا بلِہاری دیہُ درسُ پرّبھ میرے --2--	----	ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥
تُو ساچا ساہِب[1] ساہُ امِتا -- | [1]صاحِب-	----	ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥
تُو پرِیتمُ پیارا پران ہِت چِتا --	----	ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥

پّران سُکھداتا گُرمُکھِ جاتا سگل رنگّ بنِ آئے ۔۔	ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥
سوئی کرمُ کماوے پّرانی جیہا تُو پھُرمائے[1] ۔۔ | [1]فرمائے۔	ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥
جا کءُ کّرِپا کری جگدِیسرِ تِنِ سادھسنّگِ منُ جِتا ۔۔	ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥
کہُ نانک جیئڑا بلِہاری جیءُ پِنّڈُ تءُ دِتا ۔۔3۔۔	ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥
نِرگُنُ راکھِ لیِیا سنّتن کا سدکا[1] ۔۔ | [1]صدقا۔	ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
ستِگُرِ ڈھاکِ لیِیا موہِ پاپی پڑدا ۔۔	ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
ڈھاکنہارے پّربھُو ہمارے جیء پّران سُکھداتے ۔۔	ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥
ابِناسی ابِگت سُیامی پُورن پُرکھ بِدھاتے ۔۔	ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥
اُستتِ کہنُ ن جاءِ تُماری کئُنُ کہے تُو کد کا ۔۔	ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥

نانک داسُ تا کےَ بلِہاری ملےَ نامُ ہرِ نمکا --4--1--11--	----	ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
کیدارا مہلا 4 گھرُ 1 | محلا-	----	ਕੇਦਾਰਾ ਮਹਲਾ ੪ ਘਰੁ ੧
ੴ ستِگُر پرسادِ --	Page# [1118]	ੴ ਸਤਿਗੁਰ ਪ੍ਰਸਾਦਿ ॥
میرے من رام نام نِت گاوِیۓ رے --	----	ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
اگم اگوچرُ ن جائی ہرِ لکھیا گرُ پوُرا ملےَ لکھاوِیۓ رے -- رہاءُ --	----	ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥
جِسُ آپے کِرپا کرے میرا سُیامی تِسُ جن کءُ ہرِ لِو لاوِیۓ رے --	----	ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
سبھُ کو بھگتِ کرے ہرِ کیری ہرِ بھاوے سو تھاءِ پاوِیۓ رے --1--	----	ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
ہرِ ہرِ نامُ اموُلکُ ہرِ پہِ ہرِ دیوے تا نامُ دھِیاوِیۓ رے --	----	ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
جِس نو نامُ دےءِ میرا سُیامی تِسُ لیکھا سبھُ چھڈاوِیۓ رے --2--	----	ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
ہرِ نامُ ارادھِہ سے دھنّنُ جن کہیٔہِ تِن مستکِ بھاگُ دھُرِ لِکھِ پاوِیۓ رے --	----	ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥

تِن دیکھے میرا مَنُ بِگسے جِءُ سُتُ مِلِ مات گلِ لاوِیئَ رے --3--	----	ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
ہم بارِک ہرِپِتا پ٘ربھ میرے مو کءُ دیہُ متی جِتُ ہرِ پاوِیئَ رے --	----	ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
جِءُ بچھُرا دیکھِ گئُو سُکھُ مانَے تِءُ نانکؙ ہرِ گلِ لاوِیئَ رے --1--4--	----	ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
کیدارا مہلا[1] 4 گھرُ 1 | محلا[1]	----	ਕੇਦਾਰਾ ਮਹਲਾ ੪ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
میرے من ہرِ ہرِ گُن کہُ رے --	----	ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥
ستِگُرو کے چرن دھوءِ دھوءِ پوُجہُ اِن بِدھِ میرا ہرِ پ٘ربھُ لہُ رے -- رہاءُ --	----	ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥
کامُ ک٘رودھُ لوبھُ موہُ ابھِمانُ بِکھےَ رس اِن سنّگتِ تے توُ رہُ رے --	----	ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥
مِلِ ستسنّگتِ کیِجےَ ہرِ گوسٹِ سادھوُ سِءُ گوسٹِ ہرِ پ٘ریم رسائِݨُ رام نامُ رسائِݨُ ہرِ رام نام رام رمہُ رے --1--	----	ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥

انتر کا ابھمانُ جورُ[1] تُو کِچھُ کِچھُ کِچھُ جانتا اِہُ دُورِ کرہُ آپن گہُ رے -- | زور[1]-	----	ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥
جن نانک کءُ ہرِ دئِیال ہوہُ سُیامی ہرِ سنّتن کی دھُورِ کرِ ہرے --2--1--2--	Page# [1119]	ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥
کیدارا مہلا[1] 5 گھرُ 2 | محلا[1]-	----	ਕੇਦਾਰਾ ਮਹਲਾ ੫ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
مائی سنّتسنّگِ جاگی --	----	ਮਾਈ ਸੰਤਸੰਗਿ ਜਾਗੀ ॥
پرِء رنّگ دیکھےَ جپتی نامُ نِدھانی -- رہاءُ --	----	ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥
درسن پیاس لوچن تار لاگی --	----	ਦਰਸਨ ਪਿਆਸ ਲੋਚਨ ਤਾਰ ਲਾਗੀ ॥
بِسری تِیاس بِڈانی --1--	----	ਬਿਸਰੀ ਤਿਆਸ ਬਿਡਾਨੀ ॥੧॥
اب گُرُ پائِئو ہےَ سہج سُکھدائِک درسنُ پیکھت منُ لپٹانی --	----	ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥
دیکھِ دمودر رہسُ منِ اُپجِئو نانک پرِء انمرِت بانی --2--1--	----	ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
کیدارا مہلا[1] 5 گھرُ 3 | محلا[1]-	----	ਕੇਦਾਰਾ ਮਹਲਾ ੫ ਘਰੁ ੩
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
دِین بِنءُ سُنُ دئِیال --	----	ਦੀਨ ਬਿਨਉ ਸੁਨੁ ਦਇਆਲ ॥

پنّج داس تِین دوکھی ایک منُ اناتھ ناتھ --	----	ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
راکھُ ہو کِرپال -- رہاءُ --	----	ਰਾਖੁ ਹੋ ਕਿਰਪਾਲ ॥ ਰਹਾਉ ॥
اِنک جتن گونُ کرءُ --	----	ਅਨਿਕ ਜਤਨ ਗਵਨੁ ਕਰਉ ॥
کھٹُ کرم جُگتِ دھِیانُ دھرءُ --	----	ਖਟੁ ਕਰਮ ਜੁਗਤਿ ਧਿਆਨੁ ਧਰਉ ॥
اُپاو سگل کرِ ہارِئو نہ نہ ہُٹہِ بِکرال --1--	----	ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥
سرنِ بنّدن کرُنڑا تے --	----	ਸਰਣਿ ਬੰਦਨ ਕਰੁਣਾ ਪਤੇ ॥
بھو ہرنڑ ہر ہرِ ہرِ ہرے --	----	ਭਵ ਹਰਣ ਹਰਿ ਹਰਿ ਹਰਿ ਹਰੇ ॥
ایک تُوہی دِین دئِیال --	----	ਏਕ ਤੂਹੀ ਦੀਨ ਦਇਆਲ ॥
پّربھ چرن نانک آسرو --	----	ਪ੍ਰਭ ਚਰਨ ਨਾਨਕ ਆਸਰੋ ॥
اُدھرے بھّرم موہ ساگر --	----	ਉਧਰੇ ਭ੍ਰਮ ਮੋਹ ਸਾਗਰ ॥
لگِ سنّتنا پگ پال --2--1--2--	----	ਲਗਿ ਸੰਤਨਾ ਪਗ ਪਾਲ ॥੨॥੧॥੨॥
کیدارا مہلا[1] 5 گھرُ 4 | [1]محلا-	----	ਕੇਦਾਰਾ ਮਹਲਾ ੫ ਘਰੁ ੪
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سرنی آئِئو ناتھ نِدھان --	----	ਸਰਨੀ ਆਇਓ ਨਾਥ ਨਿਧਾਨ ॥
نام پّرِیتِ لاگی من بھِیترِ ماگن کءُ ہرِ دان --1-- رہاءُ --	----	ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥

سُکھدائی پُورن پرمیسُر کرِ کِرپا راکھہُ مان --	----	ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥
دیہُ پّرِیتِ سادھُو سنّگِ سُیامی ہرِ گُن رسن بکھان --1--	----	ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
گوپال دئِیال گوبِد دموۡدر نِرمل کتھا گِیان --	----	ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥
نانک کءُ ہرِ کےَ رنّگِ راگہُ چرن کمل سنّگِ دھِیان --2--1--3--	----	ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥
کیدارا مہلا[1] 5 -- | [1]محلا-	----	ਕੇਦਾਰਾ ਮਹਲਾ ੫ ॥
ہرِ کے درسن کو منِ چاءُ --	----	ਹਰਿ ਕੇ ਦਰਸਨ ਕੋ ਮਨਿ ਚਾਉ ॥
کرِ کِرپا ستسنّگِ مِلاوہُ تُم دیوہُ اپنو ناءُ -- رہاءُ --	----	ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
کرءُ سیوا ست پُرکھ پِیارے جت سُنیِئےَ تت منِ رہساءُ --	----	ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥
واری پھیری سدا گھُمائی کونُ انُوپُ تیرو ٹھاءُ --1--	----	ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥
سرب پّرِتپالہِ سگل سمالہِ سگلِیا تیری چھاءُ --	Page# [1120]	ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥

نانک کے پّربھ پُرکھ بِدھاتے گھٹِ گھٹ تُجھِ دِکھاءُ --2--2--4--	----	ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
کیدارا مہلا[1] 5 -- | محلا[1]	----	ਕੇਦਾਰਾ ਮਹਲਾ ੫ ॥
پّرِء کی پّریت پِیاری --	----	ਪ੍ਰਿਅ ਕੀ ਪ੍ਰੀਤਿ ਪਿਆਰੀ ॥
مگن منےَ مہِ چِتوءُ آسا نَینہُ تار تُہاری -- رہاءُ --	----	ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
اوءِ دِن پہر مُورت پل کَیسے اوءِ پل گھری کِہاری --	----	ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
کھُولے کپٹ دھپٹ بُجھِ ترِسنا جِیوءُ پیکھِ درساری --1--	----	ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
کئُنُ سُ جتنُ اُپاءُ کِنیہا سیوا کئُن بیچاری --	----	ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
مانُ ابھِمانُ موہ تجِ نانک سنّتہ سنّگِ اُدھاری --2--3--5--	----	ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
کیدارا مہلا[1] 5 -- | محلا[1]	----	ਕੇਦਾਰਾ ਮਹਲਾ ੫ ॥
ہرِ ہرِ ہرِ گُن گاوہ --	----	ਹਰਿ ਹਰਿ ਹਰਿ ਗੁਨ ਗਾਵਹੁ ॥
کرہُ کرِپا گوپال گوبِدے اپنا نامُ جپاوہ -- رہاءُ --	----	ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥

ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥	کاڈھِ لیئے پّربھ آن بکھے تے سادھسنّگِ منُ لاوہُ --
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥	بھّرمُ بھءُ موہُ کٹِئو گُر بچنی اپنا درسُ دِکھاوہُ --1--
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥	سبھ کی رین ہوءِ منُ میرا اہنّبُدھِ تجاوہُ --
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥	اپنی بھگتِ دیہِ دئِیالا وڈبھاگی نانک ہرِ پاوہُ --2--4--6--
ਕੇਦਾਰਾ ਮਹਲਾ ੫ ॥	کیدارا مہلا[1] 5 -- | [1]محلا۔
ਹਰਿ ਬਿਨੁ ਜਨਮੁ ਅਕਾਰਥ ਜਾਤ ॥	ہرِ بِنُ جنمُ اکارتھ جات --
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥	تجِ گوپال آن رنّگِ راچت مِتھِیا پہِرت کھات -- رہاءُ --
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥	دھنُ جوبنُ سنّپےَ سُکھ بھوگوےَ[1] سنّگِ ن نِبہت مات -- | [1]بھوگوےَ۔
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥	مّرگ ترِسنا دیکھِ رچِئو باور دّرم چھائِیا رنّگِ رات --1--
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥	مان موہ مہا مد موہت کام کّرودھ کےَ کھات --

کرُ گہِ لیہُ داس نانک کءُ پّربھ جیءُ ہوءِ سہات --2--5--7--	ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
کیدارا مہلا[1] 5 -- | [1]محلا-	ਕੇਦਾਰਾ ਮਹਲਾ ੫ ॥
ہرِ بِنُ کوءِ ن چالسِ ساتھ --	ਹਰਿ ਬਿਨੁ ਕੋਇ ਨ ਚਾਲਸਿ ਸਾਥ ॥
دِینا ناتھ کرُݨاپتِ سُیامی اناتھا کے ناتھ -- رہاءُ --	ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥
سُت سنّپتِ بِکھِیا رس بھوگوت[1] نہ نِبہت جم کےَ پاتھ -- | [1]بھوگوت-	ਸੁਤ ਸੰਪਤਿ ਬਿਖਿਆ ਰਸ ਭੋਗਵਤ ਨਹ ਨਿਬਹਤ ਜਮ ਕੈ ਪਾਥ ॥
نامُ نِدھانُ گاءُ گُن گوبِنّد اُدھرُ ساگر کے کھات --1--	ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥
سرنِ سمرتھ اکتھ اگوچر ہرِ سِمرت دُکھ لاتھ --	ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
نانک دِین دھُورِ جن بانْچھت ملےَ لِکھت دھُرِ ماتھ --2--6--8--	ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥
کیدارا مہلا[1] 5 گھرُ 5 | [1]محلا-	ਕੇਦਾਰਾ ਮਹਲਾ ੫ ਘਰੁ ੫
ੴ سِتگُر پّرسادِ --	ੴ ਸਤਿਗੁਰ ਪ੍ਰਸਾਦਿ ॥
بِسرت ناہِ من تے ہری --	ਬਿਸਰਤ ਨਾਹਿ ਮਨ ਤੇ ਹਰੀ ॥
اب اِہ پّریِت مہا پّربل بھئی آن بِکھےَ جری -- رہاءُ --	ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥

بُوند کہا تیاگِ چاترِک مِین رہت ن گھری --	----	ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
گُن گوپال اُچارُ رسنا ٹیو ایہ پری --1--	----	ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
مہا ناد کُرنّک موہِئو بیدھِ تیکھن سری --	Page# [1121]	ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
پّربھ چرن کمل رسال نانک گاٹھِ بادھِ دھری --2--1--9--	----	ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
کیدارا مہلا[1] 5 -- | محلا[1]	----	ਕੇਦਾਰਾ ਮਹਲਾ ੫ ॥
پّریتم بست رِد مہِ کھور --	----	ਪ੍ਰੀਤਮ ਬਸਤ ਰਿਦ ਮਹਿ ਖੋਰ ॥
بھرم بھیتِ نِوارِ ٹھاکُر گہِ لیہُ اپنی اور --1-- رہاءُ --	----	ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥
ادھِک گرت سنّسار ساگر کرِ دئِیا چارہُ دھور --	----	ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥
سنّتسنّگِ ہرِ چرن بوہِتھ اُدھرتے لے مور --1--	----	ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥
گربھ کُنّٹ مہِ جِنہِ دھارِئو نہی بِکھےَ بن مہِ ہور --	----	ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥

ہرِ سکت سرن سمرتھ نانک آن نہی نِہور --2--2--10--	----	ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥
کیدارا مہلا[1] 5 -- | محلا[1]-	----	ਕੇਦਾਰਾ ਮਹਲਾ ੫ ॥
رسنا رام رام بکھانُ --	----	ਰਸਨਾ ਰਾਮ ਰਾਮ ਬਖਾਨੁ ॥
گُن گوپال[1] اُچارُ دِنُ رَینِ بھۓ کلمل ہان -- رہاءُ -- | گوپال[1]-	----	ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
تیاگِ چلنا سگل سنّپت کالُ سِر پرِ جانُ --	----	ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
مِتھن موہ دُرنّت آسا جھُوٹھُ سرپر مانُ --1--	----	ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
ستِ پُرکھ اکال مُورتِ رِدے دھارہُ دھِیانُ --	----	ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
نامُ نِدھانُ لابھُ نانک بستُ اِہ پروانُ --2--3--11--	----	ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
کیدارا مہلا[1] 5 -- | محلا[1]-	----	ਕੇਦਾਰਾ ਮਹਲਾ ੫ ॥
ہرِ کے نام کو آدھارُ --	----	ਹਰਿ ਕੇ ਨਾਮ ਕੋ ਆਧਾਰੁ ॥
کلِ کلیس ن کچھُ بِیاپے سنتسنگِ بِئُہارُ -- رہاءُ --	----	ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥

کرِ اَنُگرہُ آپِ راکھِئو
نہ اُپجت ءُ بیکارُ --

ਕਰਿ ਅਨੁਗ੍ਰਹੁ ਆਪਿ ਰਾਖਿਓ
ਨਹ ਉਪਜਤਉ ਬੇਕਾਰੁ ॥

جِسُ پراپتِ ہوءِ سِمرے
تِسُ دہت نہ سنّسارُ --1--

ਜਿਸੁ ਪਰਾਪਤਿ ਹੋਇ ਸਿਮਰੈ
ਤਿਸੁ ਦਹਤ ਨਹ ਸੰਸਾਰੁ ॥੧॥

سُکھ منّگل آننّد ہرِ ہرِ
پّربھ چرن انمّرِت سارُ --

ਸੁਖ ਮੰਗਲ ਆਨੰਦ ਹਰਿ ਹਰਿ
ਪ੍ਰਭ ਚਰਨ ਅੰਮ੍ਰਿਤ ਸਾਰੁ ॥

نانک داس سرناگتی
تیرے سنّتنا کی چھارُ --2--4--12--

ਨਾਨਕ ਦਾਸ ਸਰਨਾਗਤੀ
ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥

کیدارا مہلا[1] 5 -- | محلا[1]-

ਕੇਦਾਰਾ ਮਹਲਾ ੫ ॥

ہرِ کے نام بِنُ دھرِگُ سّروت --

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥

جِیون رُوپ بِسارِ جیِوہِ
تہِ کت جِیون ہوت -- رہاءُ --

ਜੀਵਨ ਰੂਪ ਬਿਸਾਰਿ ਜੀਵਹਿ
ਤਿਹ ਕਤ ਜੀਵਨ ਹੋਤ ॥ ਰਹਾਉ ॥

کھات پِیت انیک بنّجن
جَیسے بھار باہک کھوت --

ਖਾਤ ਪੀਤ ਅਨੇਕ ਬਿੰਜਨ
ਜੈਸੇ ਭਾਰ ਬਾਹਕ ਖੋਤ ॥

آٹھ پہر مہا سّرمُ پائِیا
جَیسے بِرکھ جنّتی جوت --1--

ਆਠ ਪਹਰ ਮਹਾ ਸ੍ਰਮੁ ਪਾਇਆ
ਜੈਸੇ ਬਿਰਖ ਜੰਤੀ ਜੋਤ ॥੧॥

تجِ گوپال[1] جِ آن لاگے
سے بہُ پّرکاری روت -- | گوپال[1]-

ਤਜਿ ਗੋਪਾਲ ਜਿ ਆਨ ਲਾਗੇ
ਸੇ ਬਹੁ ਪ੍ਰਕਾਰੀ ਰੋਤ ॥

کر جورِ نانک دانُ ماگےَ ہرِ رکھءُ کنّٹھِ پروت ــ2ــ5ــ13ــ	----	ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
کیدارا مہلا[1] 5 ــ ‏| محلا[1]ـ	----	ਕੇਦਾਰਾ ਮਹਲਾ ੫ ॥
سنّتہ دھوُرِ لے مُکھِ ملی ــ	----	ਸੰਤਹ ਧੂਰਿ ਲੇ ਮੁਖਿ ਮਲੀ ॥
گُنٹا اچُت سدا پوُرن نہ دوکھ بِیاپہِ کلی ــ رہاءُ ــ	----	ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥
گُر بچنِ کارج سرب پوُرن اِیت اُوت ن ہلی ــ	----	ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥
پ٘ربھ ایک انِک سربت پوُرن بکھےَ اگنِ ن جلی ــ1ــ	----	ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥
گہِ بھُجا لِینو داسُ اپنو جوتِ جوتی رلی ــ	----	ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥
پ٘ربھ چرن سرن اناتھُ آئِئو نانک ہرِ سنّگِ چلی ــ2ــ6ــ14ــ	----	ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥
کیدارا مہلا[1] 5 ــ ‏| محلا[1]ـ	----	ਕੇਦਾਰਾ ਮਹਲਾ ੫ ॥
ہرِ کے نامُ کی من رُچےَ ــ	----	ਹਰਿ ਕੇ ਨਾਮੁ ਕੀ ਮਨ ਰੁਚੈ ॥
کوٹِ سانْتِ اننّد پوُرن جلت چھاتی بُجھےَ ــ رہاءُ ــ	Page# [1122]	ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥

سنَت مارگِ چلت پّرانی پتِت اُدھرے مچّے --	----	ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥
رینُ جن کی لگی مستکِ انِک تیرتھ سچّے --1--	----	ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥
چرن کمل دھیان بھیترِ گھٹِ گھٹہِ سُیامی سُجھے --	----	ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥
سرنِ دیو اپار نانک بہُرِ جمُ نہی لُجھے --2--7--15--	----	ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥
کیدارا چھنّت مہلا[1] 5 | [1]محلا-	----	ਕੇਦਾਰਾ ਛੰਤ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
مِلُ میرے پّریتم پیارِیا -- رہاءُ --	----	ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥
پُورِ رہِیا سربتّر مےَ سو پُرکھُ بِدھاتا --	----	ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥
مارگُ پّربھ کا ہرِ کییا سنّتن سنگِ جاتا --	----	ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥
سنّتن سنگِ جاتا پُرکھُ بِدھاتا گھٹِ گھٹ ندرِ نِہالِیا --	----	ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥
جو سرنی آوےَ سرب سُکھ پاوےَ تِلُ نہی بھنّنے گھالِیا --	----	ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥

ہرِ گُنڑ نِدھِ گائے سہج سُبھائے
پّریم مہا رس ماتا --

ਹਰਿ ਗੁਣ ਨਿਧਿ ਗਾਏ ਸਹਜ ਸੁਭਾਏ
ਪ੍ਰੇਮ ਮਹਾ ਰਸ ਮਾਤਾ ॥

نانک داس تیری سرنٹائی
تُو پُورن پُرکھُ بِدھاتا --1--

ਨਾਨਕ ਦਾਸ ਤੇਰੀ ਸਰਣਾਈ
ਤੂ ਪੂਰਨ ਪੁਰਖੁ ਬਿਧਾਤਾ ॥੧॥

ہرِ پّریم بھگتِ جن بیدھِیا
سے آن کت جاہی --

ਹਰਿ ਪ੍ਰੇਮ ਭਗਤਿ ਜਨ ਬੇਧਿਆ
ਸੇ ਆਨ ਕਤ ਜਾਹੀ ॥

مِینُ بِچھوہا نا سہے
جل بِنُ مرِ پاہی --

ਮੀਨੁ ਬਿਛੋਹਾ ਨਾ ਸਹੈ
ਜਲ ਬਿਨੁ ਮਰਿ ਪਾਹੀ ॥

ہرِ بِنُ کِءُ رہیۓ دُوکھ کِنِ سہِیۓ
چاتّرِک بُوندپیاسِیا --

ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ
ਚਾਤ੍ਰਿਕ ਬੂੰਦ ਪਿਆਸਿਆ ॥

کب رَینِ بِہاوے چکوی سُکھُ پاوے
سُورج کِرنِ پّرگاسِیا --

ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ
ਸੂਰਜ ਕਿਰਣਿ ਪ੍ਰਗਾਸਿਆ ॥

ہرِ درسِ منُ لاگا دِنسُ سبھاگا
اندِنُ ہرِ گُنڑ گاہی --

ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ
ਅਨਦਿਨੁ ਹਰਿ ਗੁਣ ਗਾਹੀ ॥

نانک داسُ کہے بینتّی
کت ہرِ بِنُ پّراݨ ٹِکاہی --2--

ਨਾਨਕ ਦਾਸੁ ਕਹੈ ਬੇਨੰਤੀ
ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥

ساس بِنا جِءُ دیہُری
کت سوبھا پاوے --

ਸਾਸ ਬਿਨਾ ਜਿਉ ਦੇਹੁਰੀ
ਕਤ ਸੋਭਾ ਪਾਵੈ ॥

درس بِہُونا سادھ جنُ
کھِنُ ٹِکنُڑ ن آوے --

ਦਰਸ ਬਿਹੂਨਾ ਸਾਧ ਜਨੁ
ਖਿਨੁ ਟਿਕਣੁ ਨ ਆਵੈ ॥

ہرِ بِنُ جو رہنٹا نرکُ سو سہنٹا
چرن کمل منُ بیدھِیا --

ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ
ਚਰਨ ਕਮਲ ਮਨੁ ਬੇਧਿਆ ॥

ہرِ رسِک بَیراگی نامِ لِو لاگی
کتہُ ن جاءِ نِکھیدھِیا --

ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ
ਕਤਹੁ ਨ ਜਾਇ ਨਿਖੇਧਿਆ ॥

ہرِ سِءُ جاءِ مِلنٹا سادھسنّگِ رہنٹا
سو سُکھُ انکِ ن ماوے --

ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ
ਸੋ ਸੁਖੁ ਅੰਕਿ ਨ ਮਾਵੈ ॥

ہوہُ کِرپال نانک کے سُیامی
ہرِ چرنہ سنّگِ سماوے --3--

ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ
ਹਰਿ ਚਰਨਹ ਸੰਗਿ ਸਮਾਵੈ ॥੩॥

کھوجت کھوجت پ٘ربھ ملے
ہرِ کرُنٹا دھارے --

ਖੋਜਤ ਖੋਜਤ ਪ੍ਰਭ ਮਿਲੇ
ਹਰਿ ਕਰੁਣਾ ਧਾਰੇ ॥

نِرگُنٹُ نیِچُ اناتھُ مےَ
نہی دوکھ بیِچارے --

ਨਿਰਗੁਣੁ ਨੀਚੁ ਅਨਾਥੁ ਮੈ
ਨਹੀ ਦੋਖ ਬੀਚਾਰੇ ॥

نہی دوکھ بیِچارے پُورن سُکھ سارے
پاون بِردُ بکھانِیا --

ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ
ਪਾਵਨ ਬਿਰਦੁ ਬਖਾਨਿਆ ॥

بھگتِ وچھلُ سُنِ انّچلو[1] گہِیا
گھٹِ گھٹِ پُور سمانِیا --

ਭਗਤਿ ਵਛਲੁ ਸੁਨਿ ਅੰਚਲੋ ਗਹਿਆ
ਘਟਿ ਘਟਿ ਪੂਰ ਸਮਾਨਿਆ ॥

[1] انّچلو-

سُکھ ساگرو[1] پائیا سہج سُبھائیا جنم مرن دُکھ ہارے --	----	ਸੁਖ ਸਾਗਰੁੋ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥
کرُ گہِ لینے نانک داس اپنے رام نام اُرِ ہارے --4--1--	----	ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥
راگُ کیدارا بانٹی کبیر جیءُ کی	----	ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ
ੴ ستگُر پرسادِ --	Page# [1123]	ੴ ਸਤਿਗੁਰ ਪ੍ਰਸਾਦਿ ॥
اُستتِ نندا دوؤُو بِبرجت تجہُ مانُ ابھمانا --	----	ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
لوہا کنّچنُ سم کرِ جانہِ تے مورتِ بھگوانا --1--	----	ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥
تیرا جنُ ایکُ آدھُ کوئی --	----	ਤੇਰਾ ਜਨੁ ਏਕੁ ਆਧੁ ਕੋਈ ॥
کامُ کرودھُ لوبھُ موہُ بِبرجت ہرِ پدُ چینّہے سوئی --1-- رہاءُ --	----	ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੈ੍ ਸੋਈ ॥੧॥ ਰਹਾਉ ॥
رج گُنٹ تم گُنٹ ست گُنٹ کہیۓ اِہ تیری سبھ مائیا --	----	ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
چئُتھے پد کءُ جو نرُ چینّہے تِنّہ ہی پرم پدُ پائیا --2--	----	ਚਉਥੇ ਪਦ ਕਉ ਜੋ ਨਰੁ ਚੀਨੈ੍ ਤਿਨ੍ ਹੀ ਪਰਮ ਪਦੁ ਪਾਇਆ ॥੨॥
تیرتھ برت نیم سُچِ سنّجم سدا رہے نِہکاما --	----	ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥

[1] ساگرو۔

تّرِسنا ارُ مائِیا بھّرمُ چُوکا
چِتوت آتم راما --3--

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ
ਚਿਤਵਤ ਆਤਮ ਰਾਮਾ ॥੩॥

جِہ منّدرِ دِیپکُ پرگاسِیا
انّدھکارُ تہ ناسا --

ਜਿਹ ਮੰਦਰਿ ਦੀਪਕੁ ਪਰਗਾਸਿਆ
ਅੰਧਕਾਰੁ ਤਹ ਨਾਸਾ ॥

نِربھءُ پُورِ رہے بھّرمُ بھاگا
کہِ کبیِر جن داسا --4--1--

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ
ਕਹਿ ਕਬੀਰ ਜਨ ਦਾਸਾ ॥੪॥੧॥

کِنہی بنجِیا کانْسی تانْبا
کِنہی لئُگ سُپاری --

ਕਿਨਹੀ ਬਨਜਿਆ ਕਾਂਸੀ ਤਾਂਬਾ
ਕਿਨਹੀ ਲਉਗ ਸੁਪਾਰੀ ॥

سنّتہُ بنجِیا نامُ گوبِد کا
اَیسی کھیپ ہماری --1--

ਸੰਤਹੁ ਬਨਜਿਆ ਨਾਮੁ ਗੋਬਿਦ ਕਾ
ਐਸੀ ਖੇਪ ਹਮਾਰੀ ॥੧॥

ہرِ کے نام کے بِیاپاری --

ਹਰਿ ਕੇ ਨਾਮ ਕੇ ਬਿਆਪਾਰੀ ॥

ہِیرا ہاتھِ چڑِیا نرمولکُ
چھُوٹِ گئی سنّساری --1-- رہاءُ --

ਹੀਰਾ ਹਾਥਿ ਚੜਿਆ ਨਿਰਮੋਲਕੁ
ਛੂਟਿ ਗਈ ਸੰਸਾਰੀ ॥੧॥ ਰਹਾਉ ॥

ساچے لاۓ تءُ سچ لاگے
ساچے کے بِہُاری --

ਸਾਚੇ ਲਾਏ ਤਉ ਸਚ ਲਾਗੇ
ਸਾਚੇ ਕੇ ਬਿਉਹਾਰੀ ॥

ساچی بست کے بھار چلاۓ
پہُچے جاءِ بھنّڈاری --2--

ਸਾਚੀ ਬਸਤੁ ਕੇ ਭਾਰ ਚਲਾਏ
ਪਹੁਚੇ ਜਾਇ ਭੰਡਾਰੀ ॥੨॥

آپہِ رتن جواہر مانِک
آپےَ ہےَ پاساری --

ਆਪਹਿ ਰਤਨ ਜਵਾਹਰ ਮਾਨਿਕ
ਆਪੈ ਹੈ ਪਾਸਾਰੀ ॥

آپے دہ دِس آپ چلاوے نِہچل ہے بِیاپاری --3--	----	ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
مَن کرِ بَیل سُرت کرِ پَیڈا گیان گون بھرِ ڈاری --	----	ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥
کہتُ کبیرُ سُنہُ رے سنّتہُ نِبہی کھیپ ہماری --4--2--	----	ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥
ری کلوارِ گوارِ مُوڈھ متِ اُلٹو پون پھِراوءُ --	----	ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥
مَن متوار میر سر بھاٹھی انّمرِت دھار چُیاوءُ --1--	----	ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥
بولہُ بھئیا رام کی دُہائی --	----	ਬੋਲਹੁ ਭਈਆ ਰਾਮ ਕੀ ਦੁਹਾਈ ॥
پِیوہُ سنّت سدا متِ دُرلبھ سہجے پیاس بُجھائی --1-- رہاءُ --	----	ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥
بھے بِچ بھاءُ بھاءِ کوءُو بُوجھہِ ہرِ رس پاوے بھائی --	----	ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥
جیتے گھٹ انّمرِت سبھ ہی مہ بھاوے تِسہِ پییائی --2--	----	ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥
نگری ایکے نءُ دروا جے[1] دھاوتُ برج رہائی -- | [1]دروازے-	----	ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥

ترِکُٹی چھُوٹے دسوا دُر کھُولہے
تا منُ کھِیوا بھائی --3--

ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲੈ
ਤਾ ਮਨੁ ਖੀਵਾ ਭਾਈ ॥੩॥

ابھےَ پد پُورِ تاپ تہ ناسے
کہِ کبِیر بیِچاری --

ਅਭੈ ਪਦ ਪੂਰਿ ਤਾਪ ਤਹ ਨਾਸੇ
ਕਹਿ ਕਬੀਰ ਬੀਚਾਰੀ ॥

اُبٹ چلنّتے اِہُ مدُ پائِیا
جَیسے کھونْد کھُماری --4--3--

ਉਬਟ ਚਲੰਤੇ ਇਹੁ ਮਦੁ ਪਾਇਆ
ਜੈਸੇ ਖੋਂਦ ਖੁਮਾਰੀ ॥੪॥੩॥

کام کرودھ ترِسنا کے لِینے
گتِ نہی ایکےَ جانی --

ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ
ਗਤਿ ਨਹੀ ਏਕੈ ਜਾਨੀ ॥

پھُوٹی آکھےَ کچھُو ن سُوجھےَ
بُوڑِ مُوئے بِنُ پانی --1--

ਫੂਟੀ ਆਖੈ ਕਛੂ ਨ ਸੂਝੈ
ਬੂਡਿ ਮੂਏ ਬਿਨੁ ਪਾਨੀ ॥੧॥

چلت کت ٹیڈھے ٹیڈھے ٹیڈھے --

ਚਲਤ ਕਤ ਟੇਢੇ ਟੇਢੇ ਟੇਢੇ ॥

استِ چرم بِسٹا کے مُونّدے
دُرگنّدھ ہی کے بیڈھے --1-- رہاءُ --
Page# [1124]
ਅਸਤਿ ਚਰਮ ਬਿਸਟਾ ਕੇ ਮੂੰਦੇ
ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥

رام ن جپہُ کون بھرّم بھُلے
تُم تے کالُ ن دُورے --

ਰਾਮ ਨ ਜਪਹੁ ਕਵਨ ਭ੍ਰਮ ਭੁਲੇ
ਤੁਮ ਤੇ ਕਾਲੁ ਨ ਦੂਰੇ ॥

انِک جتن کرِ اِہُ تنُ راکھہُ
رہےَ اوستھا پُورے --2--

ਅਨਿਕ ਜਤਨ ਕਰਿ ਇਹੁ ਤਨੁ ਰਾਖਹੁ
ਰਹੈ ਅਵਸਥਾ ਪੂਰੇ ॥੨॥

آپن کِیا کچھُو ن ہووے
کِیا کو کرےَ پرانی --

ਆਪਨ ਕੀਆ ਕਛੂ ਨ ਹੋਵੈ
ਕਿਆ ਕੋ ਕਰੈ ਪਰਾਨੀ ॥

جا تِسُ بھاوےَ ستِگُرُ بھیٹےَ ایکو نامُ بکھانی --3--	----	ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥
بلُویا کے گھرُویا مہِ بستے پھلُوت دیہ اِئیانے --	----	ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥
کہُ کبیر جِہ رامُ ن چیتِئو بُوڈے بہُتُ سِیانے --4--4--	----	ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥
ٹیڈھی پاگ ٹیڈھے چلے لاگے بِیرے کھان --	----	ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥
بھاءُ بھگتِ سِءُ کاجُ ن کچھُوۓ میرو کامُ دِیوان --1--	----	ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥
رامُ بِسارِئو ہےَ ابھِمانِ --	----	ਰਾਮੁ ਬਿਸਾਰਿਓ ਹੈ ਅਭਿਮਾਨਿ ॥
کنِک کامنی مہا سُنّدری پیکھِ پیکھِ سچُ مانِ --1-- رہاءُ --	----	ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥
لالچ جھوُٹھ بِکار مہا مد اِہ بِدھِ ائُدھ بِہانِ --	----	ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥
کہِ کبیر انّت کی بیر آءِ لاگو کالُ نِدانِ --2--5--	----	ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥
چارِ دِن اپنی نئُبتِ چلے بجاءِ --	----	ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥

اِتنکُ کھٹیا گٹھیا مٹّیا سنگِ ن کچھُ لےَ جاءِ --1-- رہاءُ --	----	ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥
دِہری بَیٹھی مِہری روۓ دُیارے لءُ سنگِ ماءِ --	----	ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥
مرہٹ لگِ سبھُ لوگُ کُٹنّبُ مِلِ ہنّسُ اِکیلا جاءِ --1--	----	ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥
وے سُت وے بِت وے پُر پاٹن بہُرِ ن دیکھےَ آءِ --	----	ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥
کہتُ کبیرُ رامُ کی ن سِمرہُ جنمُ اکارتھُ جاءِ --2--6--	----	ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥
راگُ کیدارا بانٖی روِداس جیءُ کی	----	ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ
ੴ ستگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کھٹُ کرم کُل سنّجُگتُ ہےَ ہرِ بھگتِ ہِردےَ ناہِ --	----	ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥
چرنارِبنّد ن کتھا بھاوے سُپچ تُلِ سمانِ --1--	----	ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥
رے چِت چیتِ چیت اچیت --	----	ਰੇ ਚਿਤ ਚੇਤਿ ਚੇਤ ਅਚੇਤ ॥
کاہے ن بالمِیکہِ دیکھ --	----	ਕਾਹੇ ਨ ਬਾਲਮੀਕਹਿ ਦੇਖ ॥

کِس جاتِ[1] تے کِہ پدہِ امرِئو
رام بھگتِ بِسیکھ --1-- رہاءُ -- |
[1]ذاتِ-

---- ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ
ਰਾਮ ਭਗਤਿ ਬਿਸੇਖ ॥੧॥ ਰਹਾਉ ॥

سُیان سترُ اجاتُ سبھ تے
کِرسن لاوے ہیتُ --

---- ਸੁਆਨ ਸਤ੍ਰੁ ਅਜਾਤੁ ਸਭ ਤੇ
ਕ੍ਰਿਸ੍ਨ ਲਾਵੈ ਹੇਤੁ ॥

لوگُ بپُرا کِیا سراہے
تِین لوک پّرویس --2--

---- ਲੋਗੁ ਬਪੁਰਾ ਕਿਆ ਸਰਾਹੈ
ਤੀਨਿ ਲੋਕ ਪ੍ਰਵੇਸ ॥੨॥

اجامل پِنگُلا لُبھتُ کُنچرُ
گئے ہرِ کے پاسِ --

---- ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ
ਗਏ ਹਰਿ ਕੈ ਪਾਸਿ ॥

اَیسے دُرمتِ نِسترے
تُو کِءُ ن ترِہ روِداس --3--1--

---- ਐਸੇ ਦੁਰਮਤਿ ਨਿਸਤਰੇ
ਤੂ ਕਿਉ ਨ ਤਰਹਿ ਰਵਿਦਾਸ ॥੩॥੧॥

راگُ بھَیرءُ مہلا[1] 1 گھرُ 1 چئُپدے | [1]محلا-

---- ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ

ੴ ستِنامُ کرتا پُرکھُ نِربھءُ نِروَیرُ اکال مُورتِ
اجُونی سَیبھنّ گُرپّرسادِ --

Page# [1125]

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

تُجھ تے باہرِ کِچھُو ن ہوءِ -- ---- ਤੁਝ ਤੇ ਬਾਹਰਿ ਕਿਛੁ ਨ ਹੋਇ ॥

تُو کرِ کرِ دیکھہِ جانْہِ سوءِ --1-- ---- ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥

کِیا کہِیۓ کِچھُ کہی ن جاءِ -- ---- ਕਿਆ ਕਹੀਐ ਕਿਛੁ ਕਹੀ ਨ ਜਾਇ ॥

جو کِچھُو اہے سبھ تیری رجاءِ[1] --1-- رہاءُ
-- | [1]رضاءِ-

---- ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥
ਰਹਾਉ ॥

جو کِچھُ کرنٛا سُ تیرےَ پاسِ --	----	ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
کِسُ آگےَ کیِچےَ ارداسِ[1] --2-- | [1]عرداسِ-	----	ਕਿਸੁ ਆਗੈ ਕੀਚੈ ਅਰਦਾਸਿ ॥੨॥
آکھنْ سُننْا تیری بانْی --	----	ਆਖਣੁ ਸੁਨਣਾ ਤੇਰੀ ਬਾਣੀ ॥
تُو آپے جانْہِ سرب وِڈانْی --3--	----	ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥
کرے کرائے جانْےَ آپ --	----	ਕਰੇ ਕਰਾਏ ਜਾਣੈ ਆਪਿ ॥
نانک دیکھےَ تھاپِ اُتھاپ --4--1--	----	ਨਾਨਕ ਦੇਖੈ ਥਾਪਿ ਉਥਾਪਿ ॥੪॥੧॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگُ بھَیرءُ مہلا[1] 1 گھرُ 2 -- | [1]محلا-	----	ਰਾਗੁ ਭੈਰਉ ਮਹਲਾ ੧ ਘਰੁ ੨ ॥
گُر کےَ سبدِ ترے مُنِ کیتے اِنّدّرادِک بّرہمادِ ترے --	----	ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥
سنک سنّدن تپسی جن کیتے گُر پرسادی پارِ پرے --1--	----	ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥
بھوجلُ بِنُ سبدےَ کِءُ ترِیئَ --	----	ਭਵਜਲੁ ਬਿਨੁ ਸਬਦੈ ਕਿਉ ਤਰੀਐ ॥
نام بِنا جگُ روگِ بِیاپِیا دُبِدھا ڈُبِ ڈُبِ مرِیئَ --1-- رہاءُ --	----	ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
گُرُ دیوا گُرُ الکھ ابھیوا ترِبھونْ سوجھی گُر کی سیوا --	----	ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥
آپے داتِ کری گُرِ داتےَ پائِیا الکھ ابھیوا --2--	----	ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥

مَنُ راجا مَنُ مَن تے مانِیا مَنسا منہِ سمائی --	----	ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥
مَنُ جوگی مَنُ بِنسِ بِئوگی مَنُ سمجھے گُنڑ گائی --3--	----	ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥
گُر تے مَنُ مارِیا سبدُ وِیچارِیا تے وِرلے سنّسارا --	----	ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥
نانک ساہِبُ[1] بھرِپُرِ لِیٹا ساچ سبدِ نِستارا --4--1--2-- |	----	ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥

[1]صاحِبَ-

بھَیرءُ مہلا[1] 1 -- | [1]محلا-	----	ਭੈਰਉ ਮਹਲਾ ੧ ॥
نَینی دِرسٹِ نہی تنُ ہِینا جرِ جِیتِیا سِرِ کالو --1--	----	ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥੧॥
رُوپُ رنّگُ رہسُ نہی ساچا کِءُ چھوڈّے جم جالو --1--	----	ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥
پرانْی ہرِ جپ جنمُ گئِئو --	----	ਪ੍ਰਾਣੀ ਹਰਿ ਜਪਿ ਜਨਮੁ ਗਇਓ ॥
ساچ سبد بِنُ کبہُ ن چھوٹِسِ بِرتھا جنمُ بھئِئو --1-- رہاءُ --	----	ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥
تن مہِ کامُ کرودھُ ہءُ ممتا کٹھِن پِیر اتِ بھاری --	Page# [1126]	ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥

گُرمُکھِ رام جپہُ رسُ رسنا اِن بِدھِ ترُ تُو تاری ــ2ــ	----	ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥
بہرے کرن اکلِ[1] بھئی ہوچھی سبد سہجُ نہی بُوجھِیا ــ | [1]عقلِ ـ	----	ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥
جنمُ پدارتھُ منمُکھِ ہارِیا بِنُ گُر انّدھُ ن سُوجھِیا ــ3ــ	----	ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥
رہےَ اُداسُ آس نِراسا سہج دھِیانِ بَیراگی ــ	----	ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥
پرّنوتِ نانک گُرمُکھِ چھُوٹِس رام نامِ لِو لاگی ــ4ــ2ــ3ــ	----	ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥
بھَیرءُ مہلا[1] 1 ــ | [1]محلاـ	----	ਭੈਰਉ ਮਹਲਾ ੧ ॥
بھُونّڈی چال چرنؕ کر کھِسرے تُچا دیہ کُملانی ــ	----	ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥
نیترّی دھُنّدھِ کرن بھئے بہرے منمُکھِ نامُ ن جانی ــ1ــ	----	ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥
انّدھُلے کِیا پائِیا جگِ آءِ ــ	----	ਅੰਧੁਲੇ ਕਿਆ ਪਾਇਆ ਜਗਿ ਆਇ ॥
رامُ رِدےَ نہی گُر کی سیوا چالے مُولُ گواءِ ــ1ــ رہاءُ ــ	----	ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥

جِہوا رنّگِ نہی ہرِ راتی
جب بوِلے تب پھیکے --

ਜਿਹਵਾ ਰੰਗਿ ਨਹੀ ਹਰਿ ਰਾਤੀ
ਜਬ ਬੋਲੈ ਤਬ ਫੀਕੇ ॥

سنّت جنا کی نِنّدا وِیاپسِ
پسُو بھۓ کدے ہوہِ ن نیکے --2--

ਸੰਤ ਜਨਾ ਕੀ ਨਿੰਦਾ ਵਿਆਪਸਿ
ਪਸੂ ਭਏ ਕਦੇ ਹੋਹਿ ਨ ਨੀਕੇ ॥੨॥

انّمرِت کا رسُ وِرلی پائِیا
ستِگُر میلِ مِلاۓ --

ਅੰਮ੍ਰਿਤ ਕਾ ਰਸੁ ਵਿਰਲੀ ਪਾਇਆ
ਸਤਿਗੁਰ ਮੇਲਿ ਮਿਲਾਏ ॥

جب لگُ سبد بھیدُ نہی آئِیا
تب لگُ کالُ سنّتاۓ --3--

ਜਬ ਲਗੁ ਸਬਦ ਭੇਦੁ ਨਹੀ ਆਇਆ
ਤਬ ਲਗੁ ਕਾਲੁ ਸੰਤਾਏ ॥੩॥

ان کو درُ گھرُ کبہُو ن جانسِ
ایکو درُ سچِیارا --

ਅਨ ਕੋ ਦਰੁ ਘਰੁ ਕਬਹੂ ਨ ਜਾਨਸਿ
ਏਕੋ ਦਰੁ ਸਚਿਆਰਾ ॥

گُر پرسادِ پرم پدُ پائِیا
نانکُ کہےَ وِچارا --4--3--4--

ਗੁਰ ਪਰਸਾਦਿ ਪਰਮ ਪਦੁ ਪਾਇਆ
ਨਾਨਕੁ ਕਹੈ ਵਿਚਾਰਾ ॥੪॥੩॥੪॥

بھَیرءُ مہلا[1] 1 -- | [1]محلا-

ਭੈਰਉ ਮਹਲਾ ੧ ॥

سگلی رَینِ سوِوت گلِ پھاہی
دِنسُ جنّجالِ گوائِیا --

ਸਗਲੀ ਰੈਣਿ ਸੋਵਤ ਗਲਿ ਫਾਹੀ
ਦਿਨਸੁ ਜੰਜਾਲਿ ਗਵਾਇਆ ॥

کھِنُ پلُ گھڑی نہی پّربھُ جانِیا
جِنِ اِہُ جگتُ اُپائِیا --1--

ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ
ਜਿਨਿ ਇਹੁ ਜਗਤੁ ਉਪਾਇਆ ॥੧॥

من رے کِءُ چھُٹسِ دُکھُ بھاری --

ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥

کِیا لے آوِس کِیا لے جاوِس رام جپہُ گُنڈکاری --1-- رہاءُ --	----	ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥
اُونْدھءُ کولُ منمُکھ متِ ہوچھی منِ انّدھےَ سِرِ دھنّدھا --	----	ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥
کالُ بِکالُ سدا سِرِ تیرےَ بِنُ ناوےَ گلِ پھنّدھا --2--	----	ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥
ڈگری چال نیترّ پھُنِ انّدھُلے سبد سُرتِ نہی بھائی --	----	ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥
ساسترّبید ترّےَ گُنڑ ہےَ مائِیا انّدھُلءُ دھنّدھُ کمائی --3--	----	ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥
کھوئِئو مُولُ لابھُ کہ پاوِس دُرمتِ گِیان وِہُوݨے --	----	ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥
سبدُ بیچارِ رام رسُ چاکھِیا نانک ساچِ پتیݨے --4--4--5--	----	ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥
بھَیرءُ مہلا[1] 1 -- | [1]محلا-	----	ਭੈਰਉ ਮਹਲਾ ੧ ॥
گُرکےَ سنّگِ رہےَ دِنُ راتی رام رسنِ رنّگِ راتا --	----	ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮ ਰਸਨਿ ਰੰਗਿ ਰਾਤਾ ॥
اورُ ن جاݨسِ سبدُ پچھاݨسِ انّترِ جاݨِ پچھاتا --1--	----	ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥

سو جنُ اَیسا مےَ منِ بھاوےَ ـــ	----	ਸੋ ਜਨੁ ਐਸਾ ਮੈ ਮਨਿ ਭਾਵੈ ॥
آپُ مارِ اپرنّپرِ راتا گُر کی کار کماوےَ ـــ1ـــ رہاءُ ـــ	----	ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥
انّترِ باہرِ پُرکھُ نِرنّجنُ آدِ پُرکھُ آدیسو ـــ	----	ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥
گھٹ گھٹ انّترِ سرب نِرنّترِ روِ رہِیا سچُ ویسو ـــ2ـــ	----	ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥
ساچِ رتے سچُ انّمرِتُ جِہوا مِتھِیا مَیلُ ن رائی ـــ	----	ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਨ ਰਾਈ ॥
نِرمل نامُ انّمرِت رسُ چاکھِیا سبدِ رتے پتِ پائی ـــ3ـــ	Page# [1127]	ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥
گُنی گُنی مِلِ لاہا پاوسِ گُرمُکھِ نامِ وڈائی ـــ	----	ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥
سگلے دُوکھ مِٹہِ گُر سیوا نانک نامُ سکھائی ـــ4ـــ5ـــ6ـــ	----	ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥
بھَیرءُ مہلا[1] 1 ـــ | محلا[1]ـ	----	ਭੈਰਉ ਮਹਲਾ ੧ ॥
ہِردےَ نامُ سرب دھنُ دھارنُ گُر پرسادی پائیئَ ـــ	----	ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥

امر پدارتھ تے کِرتارتھ سہج دھِیانِ لِو لائیۓ --1--	----	ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥
من رے رام بھگتِ چِتُ لائیۓ --	----	ਮਨ ਰੇ ਰਾਮ ਭਗਤਿ ਚਿਤੁ ਲਾਈਐ ॥
گُرمُکھِ رام نامُ جپِ ہِردے سہج سیتی گھرِ جائیۓ --1-- رہاءُ --	----	ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥
بھرمُ بھیدُ بھءُ کبہُ ن چھُوٹسِ آوت جات ن جانی --	----	ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥
بِنُ ہرِ نام کو مُکتِ ن پاوسِ ڈُوبِ مُۓ بِنُ پانی --2--	----	ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥
دھنّدھا کرت سگلی پتِ کھووسِ بھرمُ ن مِٹسِ گوارا --	----	ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ ॥
بِنُ گُر سبد مُکتِ نہی کب ہی انّدھُلے دھنّدھُ پسارا --3--	----	ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥
اُکل نِرنّجن سِءُ منُ مانِیا من ہی تے منُ مُویا --	----	ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥
انّترِ باہرِ ایکو جانِیا نانک اورُ ن دُویا --4--6--7--	----	ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥੪॥੬॥੭॥
بھَیرءُ مہلا[1] 1 -- | محلا[1]-	----	ਭੈਰਉ ਮਹਲਾ ੧ ॥

جگن ہوم پُنّن تپ پُوجا
دیہ دُکھی نِت دُوکھ سہے --

ਜਗਨ ਹੋਮ ਪੁੰਨ ਤਪ ਪੂਜਾ
ਦੇਹ ਦੁਖੀ ਨਿਤ ਦੂਖ ਸਹੈ ॥

رام نام بِنُ مُکتِ ن پاوسِ
مُکتِ نامِ گُرمُکھِ لہے --1--

ਰਾਮ ਨਾਮ ਬਿਨੁ ਮੁਕਤਿ ਨ ਪਾਵਸਿ
ਮੁਕਤਿ ਨਾਮਿ ਗੁਰਮੁਖਿ ਲਹੈ ॥੧॥

رام نام بِنُ بِرتھے جگِ جنما --

ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥

بِکھُ کھاوے بِکھُ بولی بولے
بِنُ ناوے نِہپھلُ مرِ بھّرمنا --1-- رہاءُ
--

ਬਿਖੁ ਖਾਵੈ ਬਿਖੁ ਬੋਲੀ ਬੋਲੈ
ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥
ਰਹਾਉ ॥

پُستک پاٹھ بیاکرنْ وکھانْے
سنّدھیا کرم تِکال کرے --

ਪੁਸਤਕ ਪਾਠ ਬਿਆਕਰਣ ਵਖਾਣੈ
ਸੰਧਿਆ ਕਰਮ ਤਿਕਾਲ ਕਰੈ ॥

بِنُ گُر سبد مُکتِ کہا پّرانْی
رام نام بِنُ اُرجھِ مرے --2--

ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ
ਰਾਮ ਨਾਮ ਬਿਨੁ ਉਰਝਿ ਮਰੈ ॥੨॥

ڈنّڈ کمنّڈل سِکھا سُوتُ دھوتی
تیرتھِ گونُ اتِ بھّرمنُ کرے --

ਡੰਡ ਕਮੰਡਲ ਸਿਖਾ ਸੂਤੁ ਧੋਤੀ
ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥

رام نام بِنُ سانْتِ ن آوے
جپ ہرِ ہرِ نامُ سُ پارِ پرے --3--

ਰਾਮ ਨਾਮ ਬਿਨੁ ਸਾਂਤਿ ਨ ਆਵੈ
ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥

جٹا مُکٹُ تنِ بھسم لگائی
بسترّ چھوڈِ تنِ نگنُ بھئِیا --

ਜਟਾ ਮੁਕਟੁ ਤਨਿ ਭਸਮ ਲਗਾਈ
ਬਸਤ੍ਰ ਛੋਡਿ ਤਨਿ ਨਗਨੁ ਭਇਆ ॥

رام نام بِنُ تّرِپتِ ن آوےَ
کِرت کےَ باندھے بھیکھُ بھِئیا --4--

ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ
ਕਿਰਤ ਕੈ ਬਾਂਧੇ ਭੇਖੁ ਭਇਆ ॥੪॥

جیتے جیء جنّت جلِ تھلِ مہیئلِ
جتّر کتّر تُو سرب جیِیا --

ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ
ਜਤ੍ਰ ਕਤ੍ਰ ਤੂ ਸਰਬ ਜੀਆ ॥

گُر پرسادِ راکھِ لے جن کءُ
ہرِ رسُ نانک جھولِ پییا

ਗੁਰ ਪਰਸਾਦਿ ਰਾਖਿ ਲੇ ਜਨ ਕਉ
ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥

--8--7--5--

راگُ بھیَرءُ مہلا[1] 3 چئُپدے گھرُ 1 | محلا[1]

ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

جاتِ[1] کا گربُ ن کرِیئہُ کوئی -- | ذاتِ[1]

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥

بّرہم بِنّدے سو برّاہمنُ ہوئی --1--

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥

جاتِ[1] کا گربُ ن کرِ
مُورکھ گوارا -- | ذاتِ[1]

ਜਾਤਿ ਕਾ ਗਰਬੁ ਨ ਕਰਿ
ਮੂਰਖ ਗਵਾਰਾ ॥

اِسُ گرب تے
چلہِ بہُتُ وِکارا --1-- رہاءُ --

ਇਸੁ ਗਰਬ ਤੇ
ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

چارے ورن آکھےَ سبھُ کوئی --
Page# [1128]
ਚਾਰੇ ਵਰਨ ਆਖੈ ਸਭੁ ਕੋਈ ॥

برہمُ بِنّد تے
سبھ اوپتِ ہوئی --2--

ਬ੍ਰਹਮੁ ਬਿੰਦ ਤੇ
ਸਭ ਓਪਤਿ ਹੋਈ ॥੨॥

ماٹی ایک سگل سنّسارا --

ਮਾਟੀ ਏਕ ਸਗਲ ਸੰਸਾਰਾ ॥

بہُ بِدھِ بھانْڈے گھڑےَ کُمھّارا --3--	----	ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥੩॥
پنّچ تتُ مِلِ دیہی کا آکارا --	----	ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
گھٹِ ودھِ کو کرےَ بیچارا --4--	----	ਘਟਿ ਵਧਿ ਕੋ ਕਰੈ ਬੀਚਾਰਾ ॥੪॥
کہتُ نانک اِہُ جیءُ کرم بنّدھُ ہوئی --	----	ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥
بِنُ ستِگر بھیٹے مُکتِ ن ہوئی --5--1--	----	ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥
بھَیرءُ مہلا[1] 3 -- | [1]محلا-	----	ਭੈਰਉ ਮਹਲਾ ੩ ॥
جوگی گرِہی پنّڈِت بھیکھدھاری --	----	ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥
اے سُوتے اپنڑےَ اہنّکاری --1--	----	ਏ ਸੂਤੇ ਅਪਣੈ ਅਹੰਕਾਰੀ ॥੧॥
مائِیا مدِ ماتا رہِیا سوءِ --	----	ਮਾਇਆ ਮਦਿ ਮਾਤਾ ਰਹਿਆ ਸੋਇ ॥
جاگتُ رہےَ ن مُوسےَ کوءِ --1-- رہاءُ --	----	ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥
سو جاگےَ جِسُ ستِگُرُ ملےَ --	----	ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥
پنّچ دُوت اوہُ وسگتِ کرےَ --2--	----	ਪੰਚ ਦੂਤ ਓਹੁ ਵਸਗਤਿ ਕਰੈ ॥੨॥
سو جاگےَ جو تتُ بیچارےَ --	----	ਸੋ ਜਾਗੈ ਜੋ ਤਤੁ ਬੀਚਾਰੈ ॥
آپِ مرےَ اورا نہ مارےَ --3--	----	ਆਪਿ ਮਰੈ ਅਵਰਾ ਨਹ ਮਾਰੈ ॥੩॥
سو جاگےَ جو ایکو جانڑےَ --	----	ਸੋ ਜਾਗੈ ਜੋ ਏਕੋ ਜਾਣੈ ॥
پرکِرتِ چھوڈےَ تتُ پچھانڑےَ --4--	----	ਪਰਕਿਰਤਿ ਛੋਡੈ ਤਤੁ ਪਛਾਣੈ ॥੪॥
چہُ ورنا وِچِ جاگےَ کوءِ --	----	ਚਹੁ ਵਰਨਾ ਵਿਚਿ ਜਾਗੈ ਕੋਇ ॥
جمےَ کالےَ تے چھُوٹےَ سوءِ --5--	----	ਜਮੈ ਕਾਲੈ ਤੇ ਛੂਟੈ ਸੋਇ ॥੫॥

کہت نانکُ جنُ جاگے سوءِ ـــ	----	ਕਹਤ ਨਾਨਕ ਜਨੁ ਜਾਗੈ ਸੋਇ ॥
گِیان انّجنُ جا کی نیتّری ہوءِ ــ6ــ2ــ	----	ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥
بھَیرءُ مہلا[1] 3 ـــ | [1]محلا۔	----	ਭੈਰਉ ਮਹਲਾ ੩ ॥
جا کءُ راکھےَ اپنی سرنائی ـــ	----	ਜਾ ਕਉ ਰਾਖੈ ਅਪਣੀ ਸਰਣਾਈ ॥
ساچے لاگے ساچا پھلُ پائی ــ1ــ	----	ਸਾਚੇ ਲਾਗੈ ਸਾਚਾ ਫਲੁ ਪਾਈ ॥੧॥
رے جن کےَ سِءُ کرہُ پُکارا ـــ	----	ਰੇ ਜਨ ਕੈ ਸਿਉ ਕਰਹੁ ਪੁਕਾਰਾ ॥
ہُکمے[1] ہویا ہُکمے[2] ورتارا ــ1ــ رہاءُ ـــ | [1]حُکمے۔ [2]حُکمے۔	----	ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥
ایہُ آکارُ تیرا ہےَ دھارا ـــ	----	ਏਹੁ ਆਕਾਰੁ ਤੇਰਾ ਹੈ ਧਾਰਾ ॥
کھِن مہِ بنسےَ کرت ن لاگےَ بارا ــ2ــ	----	ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥
کرِ پرّسادُ اِکُ کھیلُ دِکھائِیا ـــ	----	ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥
گُر کِرپا تے پرم پدُ پائِیا ــ3ــ	----	ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥
کہت نانکُ مارِ جِیوالے سوءِ ـــ	----	ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥
اَیسا بُوجھہُ بھرمِ ن بھُولہُ کوءِ ــ4ــ3ــ	----	ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥
بھَیرءُ مہلا[1] 3 ـــ | [1]محلا۔	----	ਭੈਰਉ ਮਹਲਾ ੩ ॥
مےَ کامنِڑ میرا کنّتُ کرتارُ ـــ	----	ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
جیہا کرائے تیہا کری سِیگارُ ــ1ــ	----	ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥
جاں تِسُ بھاوےَ تاں کرے بھوگُ ـــ	----	ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥

تنُ منُ ساچے ساہِب[1] جوگُ ــ۔1ــ رہاءُ ــ | [1]صاحِب۔	----	ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥
اُستتِ نِنّدا کرے کِیا کوئی ــ	----	ਉਸਤਤਿ ਨਿੰਦਾ ਕਰੇ ਕਿਆ ਕੋਈ ॥
جاں آپے ورتےَ ایکو سوئی ــ۔2ــ	----	ਜਾਂ ਆਪੇ ਵਰਤੈ ਏਕੋ ਸੋਈ ॥੨॥
گُر پرسادی پِرم کسائی ــ	----	ਗੁਰ ਪਰਸਾਦੀ ਪਿਰਮ ਕਸਾਈ ॥
مِلئُگی دئِیال پنّچ سبد وجائی ــ۔3ــ	----	ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥
بھنتِ نانکُ کرے کِیا کوءِ ــ	----	ਭਨਤਿ ਨਾਨਕੁ ਕਰੇ ਕਿਆ ਕੋਇ ॥
جِس نو آپِ مِلاوےَ سوءِ ــ۔4ــ۔4ــ	----	ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
بھَیرءُ مہلا[1] 3 ــ | [1]محلا۔	----	ਭੈਰਉ ਮਹਲਾ ੩ ॥
سو مُنِ جِ من کی دُبِدھا مارے ــ	----	ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
دُبِدھا مارِ برّہمُ بیِچارے ــ۔1ــ	----	ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
اِسُ من کءُ کوئی کھوجہُ بھائی ــ	----	ਇਸੁ ਮਨ ਕਉ ਕੋਈ ਖੋਜਹੁ ਭਾਈ ॥
منُ کھوجت نامُ نءُ نِدھِ پائی ــ۔1ــ رہاءُ ــ	----	ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
مُولُ موہُ کرِ کرتےَ جگتُ اُپائِیا ــ	----	ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
ممتا لاءِ بھرمِ بھولائِیا[1] ــ۔2ــ | [1]بھولائیا۔	----	ਮਮਤਾ ਲਾਇ ਭਰਮਿ ਭੋੁਲਾਇਆ ॥੨॥
اِسُ من تے سبھ پِنّڈ پراݨا ــ	----	ਇਸੁ ਮਨ ਤੇ ਸਭ ਪਿੰਡ ਪਰਾਣਾ ॥
من کےَ وِیچارِ ہُکمُ[1] بُجھِ سماݨا ــ۔3ــ | [1]حُکمُ۔	----	ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥

کرمُ ہووےَ گرُ کِرپا کرےَ ۔۔	----	ਕਰਮੁ ਹੋਵੈ ਗੁਰੁ ਕਿਰਪਾ ਕਰੈ ॥
اِہُ منُ جاگےَ	Page# [1129]	ਇਹੁ ਮਨੁ ਜਾਗੈ
اِسُ من کی دُبِدھا مرےَ ۔۔4۔۔		ਇਸੁ ਮਨ ਕੀ ਦੁਬਿਧਾ ਮਰੈ ॥੪॥
من کا سُبھاءُ سدا بَیراگی ۔۔	----	ਮਨ ਕਾ ਸੁਭਾਉ ਸਦਾ ਬੈਰਾਗੀ ॥
سبھ مہِ وسےَ اتیِتُ انراگی ۔۔5۔۔	----	ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
کہت نانکُ جو جانۓَ بھےءُ ۔۔	----	ਕਹਤ ਨਾਨਕੁ ਜੋ ਜਾਣੈ ਭੇਉ ॥
آدِ پُرکھُ نِرنّجن دےءُ ۔۔6۔۔5۔۔	----	ਆਦਿ ਪੁਰਖੁ ਨਿਰੰਜਨ ਦੇਉ ॥੬॥੫॥
بھَیرءُ مہلا[1] 3 ۔۔ | محلا[1]۔	----	ਭੈਰਉ ਮਹਲਾ ੩ ॥
رام نامُ جگت نِستارا ۔۔	----	ਰਾਮ ਨਾਮੁ ਜਗਤ ਨਿਸਤਾਰਾ ॥
بھوجلُ پارِ اُتارنْہارا ۔۔1۔۔	----	ਭਵਜਲੁ ਪਾਰਿ ਉਤਾਰਣਹਾਰਾ ॥੧॥
گُر پرسادی ہرِ نامُ سمھّالِ ۔۔	----	ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ ॥
سد ہی نِبہےَ تیرےَ نالِ ۔۔1۔۔ رہاءُ ۔۔	----	ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥
نامُ ن چیتہِ منمُکھ گاوارا ۔۔	----	ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥
بِنُ ناوےَ کَیسے پاوہِ پارا ۔۔2۔۔	----	ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥
آپے داتِ کرے داتارُ ۔۔	----	ਆਪੇ ਦਾਤਿ ਕਰੇ ਦਾਤਾਰੁ ॥
دیونْہارے کءُ جَیکارُ ۔۔3۔۔	----	ਦੇਵਣਹਾਰੇ ਕਉ ਜੈਕਾਰੁ ॥੩॥
ندرِ کرے ستِگُرو مِلاۓ ۔۔	----	ਨਦਰਿ ਕਰੇ ਸਤਿਗੁਰੂ ਮਿਲਾਏ ॥
نانکُ ہِردےَ نامُ وساۓ ۔۔4۔۔6۔۔	----	ਨਾਨਕ ਹਿਰਦੈ ਨਾਮੁ ਵਸਾਏ ॥੪॥੬॥
بھَیرءُ مہلا[1] 3 ۔۔ | محلا[1]۔	----	ਭੈਰਉ ਮਹਲਾ ੩ ॥

نامے اُدھرے سبھِ جتنے لوء --	----	ਨਾਮੇ ਉਧਰੇ ਸਭਿ ਜਿਤਨੇ ਲੋਅ ॥
گُرمُکھِ جِنا پراپتِ ہوءِ --1--	----	ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥
ہرِ جیءُ اپنٹی کِرپا کرےءِ --	----	ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥
گُرمُکھِ نامُ وڈِیائی دےءِ --1-- رہاءُ --	----	ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥
رام نامِ جن پرِیتِ پِیارُ --	----	ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥
آپِ اُدھرے سبھِ کُل اُدھارنٹہارُ --2--	----	ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥
بِنُ ناوےَ منمُکھ جم پُرِ جاہِ --	----	ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥
اَئُکھے ہووہِ چوٹا کھاہِ --3--	----	ਅਉਖੇ ਹੋਵਹਿ ਚੋਟਾ ਖਾਹਿ ॥੩॥
آپے کرتا دیوےَ سوءِ --	----	ਆਪੇ ਕਰਤਾ ਦੇਵੈ ਸੋਇ ॥
نانک نامُ پراپتِ ہوءِ --4--7--	----	ਨਾਨਕ ਨਾਮੁ ਪਰਾਪਤਿ ਹੋਇ ॥੪॥੭॥
بھَیرءُ مہلا[1] 3 -- | محلا[1]	----	ਭੈਰਉ ਮਹਲਾ ੩ ॥
گوِند پرِیتِ سنکادِک اُدھارے --	----	ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥
رام نام سبدِ بیچارے --1--	----	ਰਾਮ ਨਾਮ ਸਬਦਿ ਬੀਚਾਰੇ ॥੧॥
ہرِ جیءُ اپنٹی کِرپا دھارُ --	----	ਹਰਿ ਜੀਉ ਅਪਣੀ ਕਿਰਪਾ ਧਾਰੁ ॥
گُرمُکھِ نامے لگےَ پِیارُ --1-- رہاءُ --	----	ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥
انترِ پرِیتِ بھگتِ ساچی ہوءِ --	----	ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥
پُورےَ گُرِ میلاوا ہوءِ --2--	----	ਪੂਰੈ ਗੁਰਿ ਮੇਲਾਵਾ ਹੋਇ ॥੨॥
نِج گھرِ وسےَ سہجِ سُبھاءِ --	----	ਨਿਜ ਘਰਿ ਵਸੈ ਸਹਜਿ ਸੁਭਾਇ ॥
گُرمُکھِ نامُ وسےَ منِ آءِ --3--	----	ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥

آپے وکھے ویکھݨہارُ --	----	ਆਪੇ ਵੇਖੈ ਵੇਖਣਹਾਰੁ ॥
نانک نامُ رکھہُ اُر دھارِ --4--8--	----	ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥
بھَیرءُ مہلا[1] 3 -- | محلا[1]-	----	ਭੈਰਉ ਮਹਲਾ ੩ ॥
کلجُگ مہِ رام نامُ اُر دھارُ --	----	ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥
بِنُ ناوے ماتھے پاوے چھارُ --1--	----	ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥
رام نامُ دُلبھُ ہے بھائی --	----	ਰਾਮ ਨਾਮੁ ਦੁਲਭੁ ਹੈ ਭਾਈ ॥
گُر پرسادِ وسے منِ آئی --1-- رہاءُ --	----	ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥
رام نامُ جن بھالہِ سوءِ --	----	ਰਾਮ ਨਾਮੁ ਜਨ ਭਾਲਹਿ ਸੋਇ ॥
پُورے گُر تے پّراپتِ ہوءِ --2--	----	ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥
ہرِ کا بھاݨا مّنہِ سے جن پرواݨُ --	----	ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥
گُر کے سبدِ نام نیساݨُ[1] --3-- | نیشاݨُ[1]-	----	ਗੁਰ ਕੈ ਸਬਦਿ ਨਾਮ ਨੀਸਾਣੁ ॥੩॥
سو سیوہُ جو کل رہِیا دھارِ --	----	ਸੋ ਸੇਵਹੁ ਜੋ ਕਲ ਰਹਿਆ ਧਾਰਿ ॥
نانک گُرمُکھِ نامُ پِیارِ --4--9--	----	ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥
بھَیرءُ مہلا[1] 3 -- | محلا[1]-	----	ਭੈਰਉ ਮਹਲਾ ੩ ॥
کلجُگ مہِ بہُ کرم کماہِ --	----	ਕਲਜੁਗ ਮਹਿ ਬਹੁ ਕਰਮ ਕਮਾਹਿ ॥
نا رُتِ ن کرم تھاءِ پاہِ --1--	----	ਨਾ ਰੁਤਿ ਨ ਕਰਮ ਥਾਇ ਪਾਹਿ ॥੧॥
کلجُگ مہِ رام نامُ ہے سارُ --	----	ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥
گُرمُکھِ ساچا لگےَ پِیارُ --1-- رہاءُ --	----	ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥
تنُ منُ کھوج گھرے مہِ پائِیا --	----	ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥

گُرمُکھِ رام نامِ چِتُ لائِیا --2--	----	ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥
گِیان انّجنُ ستِگُر تے ہوءِ --	----	ਗਿਆਨ ਅੰਜਨੁ ਸਤਿਗੁਰ ਤੇ ਹੋਇ ॥
رام نامُ روِ رہِیا تِہُ لوءِ --3--	Page# [1130]	ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥
کلِجُگ مہِ ہرِ جیءُ ایکُ ہور رُتِ ن کائی --	----	ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
نانک گُرمُکھِ ہِردے رام نامُ لیہُ جمائی --4--10--	----	ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
بھَیرءُ مہلا[1] 3 گھر 2 | محلا[1]	----	ਭੈਰਉ ਮਹਲਾ ੩ ਘਰ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
دُبِدھا منمُکھ روگِ وِیاپے تّرِسنا جلہِ ادھِکائی --	----	ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥
مرِ مرِ جنّمہِ ٹھئُر ن پاوہِ بِرتھا جنمُ گوائی --1--	----	ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥
میرے پّرِیتم کرِ کِرپا دیہُ بُجھائی --	----	ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥
ہئُمےَ روگی جگتُ اُپائِیا بِنُ سبدےَ روگُ ن جائی --1-- رہاءُ --	----	ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥
سِمّرِتِ ساسترّ پڑہِ مُنِ کیتے بِنُ سبدےَ سُرتِ ن پائی --	----	ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥

ترَے گُݨ سبھے روگِ وِیاپے ممتا سُرتِ گوائی --2--	----	ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥
اِکِ آپے کاڈھِ لئے پّربھِ آپے گُر سیوا پّربھِ لائے --	----	ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥
ہرِ کا نامُ نِدھانو پائِیا سُکھُ وسِیا منِ آءِ --3--	----	ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਇ ॥੩॥
چئُتھی پدوی گُرمُکھِ ورتہِ تِن نِج گھرِ واسا پائِیا --	----	ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥
پُورَے ستِگُرِ کِرپا کینی وِچہُ آپُ گوائِیا --4--	----	ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥
ایکسُ کی سِرِ کار ایک جِنِ برّہما بِسنُ رُدّرُ اُپائِیا --	----	ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥
نانک نہچلُ ساچا ایکو نا اوہُ مرَے ن جائِیا --5--1--11--	----	ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥
بھَیرءُ مہلا[1] 3 -- | [1]محلا-	----	ਭੈਰਉ ਮਹਲਾ ੩ ॥
منمُکھِ دُبِدھا سدا ہےَ روگی روگی سگل سنّسارا --	----	ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥
گُرمُکھِ بُوجھہِ روگُ گواوہِ گُر سبدی وِیچارا --1--	----	ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥

ہرِ جیءُ ستسنّگتِ میلاءِ --	----	ਹਰਿ ਜੀਉ ਸਤਸੰਗਤਿ ਮੇਲਾਇ ॥
نانک تِس نوٗ دےءِ وڈِیائی جوٗ رام نامِ چِتُ لاءِ --1-- رہاءُ --	----	ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥
ممتا کالِ سبھِ روٗگِ وِیاپے تِن جم کی ہےَ سِرِ کارا --	----	ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥
گُرمُکھِ پ٘راݨی جمُ نیڑِ ن آوےَ جِن ہرِ راکھِیا اُرِ دھارا --2--	----	ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥
جِن ہرِ کا نامُ ن گُرمُکھِ جاتا سے جگ مہِ کاہے آئِیا --	----	ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥
گُر کی سیوا کدے ن کیِنی بِرتھا جنمُ گوائِیا --3--	----	ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥
نانک سے پوٗرے وڈبھاگی ستِگُر سیوا لائے --	----	ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥
جوٗ اِچھہِ سوئی پھلُ پاوہِ گُرباݨی سُکھُ پائے --4--2--12--	----	ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥
بھَیرءُ مہلا[1] 3 -- | [1]محلا-	----	ਭੈਰਉ ਮਹਲਾ ੩ ॥
دُکھ وِچِ جنّمےَ دُکھِ مرے دُکھ وِچِ کار کماءِ --	----	ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥

گربھ جونی وِچ کدے ن نکلےَ بِسٹا ماہِ سماءِ --1--	----	ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥
دھِرگُ دھِرگُ منمُکھِ جنمُ گوائیا --	----	ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥
پُورے گُر کی سیو ن کینی ہرِ کا نامُ ن بھائیا --1-- رہاءُ --	----	ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥
گُر کا سبدُ سبھِ روگ گوائے جِس نو ہرِ جیءُ لائے --	----	ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥
نامے نامِ ملےَ وڈِیائی جِس نو مٙنِ وسائے --2--	----	ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥
سِتگُر بھیٹےَ تا پھلُ پائے سچُ کرنٗی سُکھ سارُ --	Page# [1131]	ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥
سے جن نِرمل جو ہرِ لاگے ہرِ نامے دھرہِ پیارُ --3--	----	ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰਹਿ ਪਿਆਰੁ ॥੩॥
تِن کی رینٗ ملےَ تاں مستکِ لائی جِن سِتگُرُ پُورا دھِیائیا --	----	ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥
نانک تِن کی رینٗ پُورے بھاگِ پائیئےَ جِنی رام نامِ چِتُ لائیا --13--3--4--	----	ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥
بھیَرءُ مہلا[1] 3 -- | محلا[1]	----	ਭੈਰਉ ਮਹਲਾ ੩ ॥

سبدُ بیچارے سو جنُ ساچا
جِن کےَ ہِردے ساچا سوئی --

ਸਬਦੁ ਬੀਚਾਰੇ ਸੋ ਜਨੁ ਸਾਚਾ
ਜਿਨ ਕੈ ਹਿਰਦੈ ਸਾਚਾ ਸੋਈ ॥

ساچی بھگتِ کرہِ دِنُ راتی
تاں تنِ دُوکھُ ن ہوئی --1--

ਸਾਚੀ ਭਗਤਿ ਕਰਹਿ ਦਿਨੁ ਰਾਤੀ
ਤਾਂ ਤਨਿ ਦੂਖੁ ਨ ਹੋਈ ॥੧॥

بھگتُ بھگتُ کہےَ سبھُ کوئی --

ਭਗਤੁ ਭਗਤੁ ਕਹੈ ਸਭੁ ਕੋਈ ॥

بِنُ ستِگُر سیوے بھگتِ ن پائیۓ
پُورے بھاگِ ملےَ پربھُ سوئی
--1-- رہاءُ --

ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ
ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

منمُکھ مُولُ گواوہِ لابھُ ماگہِ
لاہا لابھُ کِدُو ہوئی --

ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ
ਲਾਹਾ ਲਾਭੁ ਕਿਦੂ ਹੋਈ ॥

جمکالُ سدا ہےَ سِر اُوپرِ
دُوجےَ بھاءِ پتِ کھوئی --2--

ਜਮਕਾਲੁ ਸਦਾ ਹੈ ਸਿਰ ਊਪਰਿ
ਦੂਜੈ ਭਾਇ ਪਤਿ ਖੋਈ ॥੨॥

بہلے بھیکھ بھوہِ دِنُ راتی
ہئُمےَ روگُ ن جائی --

ਬਹਲੇ ਭੇਖ ਭਵਹਿ ਦਿਨੁ ਰਾਤੀ
ਹਉਮੈ ਰੋਗੁ ਨ ਜਾਈ ॥

پڑ پڑ لُوجھہِ بادُ وکھانڑہِ
مِلِ مائِیا سُرتِ گوائی --3--

ਪੜਿ ਪੜਿ ਲੂਝਹਿ ਬਾਦੁ ਵਖਾਣਹਿ
ਮਿਲਿ ਮਾਇਆ ਸੁਰਤਿ ਗਵਾਈ ॥੩॥

ستِگُر سیوہِ پرم گت پاوہِ
نامِ ملےَ وڈِیائی --

ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ
ਨਾਮਿ ਮਿਲੈ ਵਡਿਆਈ ॥

نانک نامُ جِنا منِ وسِیا
دِر ساچےَ پتِ پائی --4--4--14--

ਨਾਨਕ ਨਾਮੁ ਜਿਨਾ ਮਨਿ ਵਸਿਆ
ਦਰਿ ਸਾਚੈ ਪਤਿ ਪਾਈ ॥੪॥੪॥੧੪॥

بھَیرءُ مہلا 3 -- | محلا

ਭੈਰਉ ਮਹਲਾ ੩ ॥

منمُکھ آسا نہی اُترےَ
دُوجےَ بھاءِ کھُیاۓ --

ਮਨਮੁਖ ਆਸਾ ਨਹੀ ਉਤਰੈ
ਦੂਜੈ ਭਾਇ ਖੁਆਏ ॥

اُدرُ نےَ ساݨُ ن بھرِیۓ کبہُو
ترِسنا اگنِ پچاۓ --1--

ਉਦਰੁ ਨੈ ਸਾਣੁ ਨ ਭਰੀਐ ਕਬਹੂ
ਤ੍ਰਿਸਨਾ ਅਗਨਿ ਪਚਾਏ ॥੧॥

سدا انّنّدُ رام رس راتے --

ਸਦਾ ਅਨੰਦੁ ਰਾਮ ਰਸਿ ਰਾਤੇ ॥

ہِردے نامُ دُبِدھا منِ بھاگی
ہرِ ہرِ انّمرِتُ پی ترِپتاتے --1-- رہاءُ --

ਹਿਰਦੈ ਨਾਮੁ ਦੁਬਿਧਾ ਮਨਿ ਭਾਗੀ
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

آپے پاربّرہمُ سّرِسٹِ جِنِ ساجی
سِرِ سِرِ دھنّدھےَ لاۓ --

ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ
ਸਿਰਿ ਸਿਰਿ ਧੰਧੈ ਲਾਏ ॥

مائِیا موہُ کیِیا جِنِ آپے
آپے دُوجےَ لاۓ --2--

ਮਾਇਆ ਮੋਹੁ ਕੀਆ ਜਿਨਿ ਆਪੇ
ਆਪੇ ਦੂਜੈ ਲਾਏ ॥੨॥

تِس نو کِہُ کہِیۓ جے دُوجا ہووے
سبھِ تُدھےَ ماہِ سماۓ --

ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ
ਸਭਿ ਤੁਧੈ ਮਾਹਿ ਸਮਾਏ ॥

گُرمُکھِ گیانُ تتُ بیِچارا
جوتی جوتِ مِلاۓ --3--

ਗੁਰਮੁਖਿ ਗਿਆਨੁ ਤਤੁ ਬੀਚਾਰਾ
ਜੋਤੀ ਜੋਤਿ ਮਿਲਾਏ ॥੩॥

سو پّربھُ ساچا سد ہی ساچا
ساچا سبھُ آکارا --

ਸੋ ਪ੍ਰਭੁ ਸਾਚਾ ਸਦ ਹੀ ਸਾਚਾ
ਸਾਚਾ ਸਭੁ ਆਕਾਰਾ ॥

نانک ستِگرِ سوجھی پائی
سچِ نامِ نِستارا --4--5--15--

ਨਾਨਕ ਸਤਿਗੁਰਿ ਸੋਝੀ ਪਾਈ
ਸਚਿ ਨਾਮਿ ਨਿਸਤਾਰਾ ॥੪॥੫॥੧੫॥

بھَیرءُ مہلا[1] 3 -- | محلا[1]-

ਭੈਰਉ ਮਹਲਾ ੩ ॥

کلِ مہِ پّریت جِنّہی رامُ ن پچھاتا
ستجُگِ پرم ہنّس بیچاری --

ਕਲਿ ਮਹਿ ਪ੍ਰੇਤ ਜਿਨ੍ਹੀ ਰਾਮੁ ਨ ਪਛਾਤਾ
ਸਤਜੁਗਿ ਪਰਮ ਹੰਸ ਬੀਚਾਰੀ ॥

دُیاپُرِ ترّتےَ مانٹس ورتہِ
وِرلےَ ہئُمےَ ماری --1--

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ
ਵਿਰਲੈ ਹਉਮੈ ਮਾਰੀ ॥੧॥

کلِ مہِ رام نامِ وڈِیائی --

ਕਲਿ ਮਹਿ ਰਾਮ ਨਾਮਿ ਵਡਿਆਈ ॥

جُگِ جُگِ گُرمُکھِ ایکو جاتا
وِنُ ناوےَ مُکتِ ن پائی --1-- رہاءُ
--

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ
ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥

ہِردےَ نامُ لکھےَ جنُ ساچا
گُرمُکھِ منّنِ وسائی --

ਹਿਰਦੈ ਨਾਮੁ ਲਖੈ ਜਨੁ ਸਾਚਾ
ਗੁਰਮੁਖਿ ਮੰਨਿ ਵਸਾਈ ॥

آپِ ترے سگلے کُل تارے
جِنی رام نامِ لِو لائی --2--

ਆਪਿ ਤਰੇ ਸਗਲੇ ਕੁਲ ਤਾਰੇ
ਜਿਨੀ ਰਾਮ ਨਾਮਿ ਲਿਵ ਲਾਈ ॥੨॥

میرا پّربھُ ہےَ گُنٹ کا داتا
اوگنٹ سبدِ جلاۓ --

ਮੇਰਾ ਪ੍ਰਭੁ ਹੈ ਗੁਣ ਕਾ ਦਾਤਾ
ਅਵਗਣ ਸਬਦਿ ਜਲਾਏ ॥

جن منِ وسِیا سے جن سوہے
ہردے نامُ وسائے --3--

ਜਿਨ ਮਨਿ ਵਸਿਆ ਸੇ ਜਨ ਸੋਹੇ
ਹਿਰਦੈ ਨਾਮੁ ਵਸਾਏ ॥੩॥

Page# [1132]

گھرُ درُ مہلُ[1] ستگُرو دِکھائِیا
رنّگ سِءُ رلیِیا مانڑے -- | [1]محلُ-
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ
ਰੰਗ ਸਿਉ ਰਲੀਆ ਮਾਣੈ ॥

جو کِچھُ کہے سُ بھلا کرِ مانے
نانک نامُ وکھانڑے --4--6--16--

ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ
ਨਾਨਕ ਨਾਮੁ ਵਖਾਣੈ ॥੪॥੬॥੧੬॥

بھَیرءُ مہلا[1] 3 -- | [1]محلا-

ਭੈਰਉ ਮਹਲਾ ੩ ॥

منسا منہِ سماءِ لے
گر سبدی وِیچار --

ਮਨਸਾ ਮਨਹਿ ਸਮਾਇ ਲੈ
ਗੁਰ ਸਬਦੀ ਵੀਚਾਰ ॥

گُر پُورے تے سوجھی پوے
پھِرِ مرے ن وارو وار --1--

ਗੁਰ ਪੂਰੇ ਤੇ ਸੋਝੀ ਪਵੈ
ਫਿਰਿ ਮਰੈ ਨ ਵਾਰੋ ਵਾਰ ॥੧॥

من میرے رام نامُ آدھارُ --

ਮਨ ਮੇਰੇ ਰਾਮ ਨਾਮੁ ਆਧਾਰੁ ॥

گُر پرسادِ پرم پدُ پائِیا
سبھ اِچھ پجاونْہارُ --1-- رہاءُ --

ਗੁਰ ਪਰਸਾਦਿ ਪਰਮ ਪਦੁ ਪਾਇਆ
ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥

سبھ مہِ ایکو روِ رہِیا
گُر بِنُ بُوجھ ن پاءِ --

ਸਭ ਮਹਿ ਏਕੋ ਰਵਿ ਰਹਿਆ
ਗੁਰ ਬਿਨੁ ਬੂਝ ਨ ਪਾਇ ॥

گُرمُکھِ پرگٹُ ہویا میرا ہرِ پربھُ
اندِنُ ہرِ گُنڑ گاءِ --2--

ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ
ਅਨਦਿਨੁ ਹਰਿ ਗੁਣ ਗਾਇ ॥੨॥

سُکھداتا ہرِ ایکُ ہےَ
ہور تھےَ سُکھُ ن پاہِ --

ਸੁਖਦਾਤਾ ਹਰਿ ਏਕੁ ਹੈ
ਹੋਰ ਥੈ ਸੁਖੁ ਨ ਪਾਹਿ ॥

ستِگُرُ جِنی ن سیوِیا داتا
سے انّتِ گئے پچھُتاہِ --3--

ਸਤਿਗੁਰੁ ਜਿਨੀ ਨ ਸੇਵਿਆ ਦਾਤਾ
ਸੇ ਅੰਤਿ ਗਏ ਪਛੁਤਾਹਿ ॥੩॥

ستِگُرُ سیوِ سدا سُکھُ پائِیا
پھِرِ دُکھُ ن لاگےَ دھاءِ --

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ
ਫਿਰਿ ਦੁਖੁ ਨ ਲਾਗੈ ਧਾਇ ॥

نانک ہرِ بھگتِ پراپتِ ہوئی
جوتی جوتِ سماءِ --4--7--17--

ਨਾਨਕ ਹਰਿ ਭਗਤਿ ਪਰਾਪਤਿ ਹੋਈ
ਜੋਤੀ ਜੋਤਿ ਸਮਾਇ ॥੪॥੭॥੧੭॥

بھَیرءُ مہلا[1] 3 -- | [1]محلا

ਭੈਰਉ ਮਹਲਾ ੩ ॥

باجھ گُرُو جگتُ بئُرانا
بھُولا چوٹا کھائی --

ਬਾਝੁ ਗੁਰੂ ਜਗਤੁ ਬਉਰਾਨਾ
ਭੂਲਾ ਚੋਟਾ ਖਾਈ ॥

مرِ مرِ جنّمےَ سدا دُکھُ پاۓ
در کی کھبرِ[1] ن پائی --1-- | [1]خبرِ

ਮਰਿ ਮਰਿ ਜੰਮੈ ਸਦਾ ਦੁਖੁ ਪਾਏ
ਦਰ ਕੀ ਖਬਰਿ ਨ ਪਾਈ ॥੧॥

میرے من سدا رہہُ ستِگُر کی سرنٹا --

ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥

ہِردےَ ہرِ نامُ مِیٹھا سد لاگا
گُر سبدے بھوجلُ ترنٹا --1-- رہاءُ --

ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ
ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥

بھیکھ کرےَ بہُتُ چِتُ ڈولے
انّترِ کامُ کرودھُ اہنّکارُ --

ਭੇਖ ਕਰੈ ਬਹੁਤੁ ਚਿਤੁ ਡੋਲੈ
ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥

اںّترِ تِسا بھُوکھ اتِ بہُتی بھئُکت پھِرےَ در بارُ --2--	----	ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥
گُر کےَ سبدِ مرِہ پھِرِ جِیوہِ تِن کءُ مُکتِ دُیارِ --	----	ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥
اںّترِ سانْتِ سدا سُکھُ ہوۄےَ ہرِ راکھِیا اُر دھارِ --3--	----	ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥
جِءُ تِسُ بھاوےَ تِوےَ چلاوےَ کرݨا کِچھُو ن جائی --	----	ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥
نانک گُرمُکھِ سبدُ سمہّالے رام نامِ وڈِیائی --4--8--18--	----	ਨਾਨਕ ਗੁਰਮੁਖਿ ਸਬਦੁ ਸਮ੍ਹ੍ਹਾਲੇ ਰਾਮ ਨਾਮਿ ਵਡਿਆਈ ॥੪॥੮॥੧੮॥
بھَیرءُ مہلا[1] 3 -- | [1]محلا-	----	ਭੈਰਉ ਮਹਲਾ ੩ ॥
ہئُمےَ مائِیا موہِ کھُیائِیا دُکھُ کھٹے دُکھ کھاءِ --	----	ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥
اںّترِ لوبھ ہلکُ دُکھُ بھاری بِنُ بِبیک بھرماءِ --1--	----	ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥
منمُکھِ دھرِگُ جِیوݨُ سیسارِ --	----	ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥
رام نامُ سُپنےَ نہی چیتِیا ہرِ سِءُ کدے ن لاگےَ پِیارُ --1-- رہاءُ --	----	ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥

پسُویا کرم کرے نہی بُوجھے
کوُڑ کماوے کوڑو ہوءِ --

ਪਸੂਆ ਕਰਮ ਕਰੈ ਨਹੀ ਬੂਝੈ
ਕੂੜੁ ਕਮਾਵੈ ਕੂੜੋ ਹੋਇ ॥

ستِگُر ملے ت اُلٹی ہووے
کھوج لہے جنُ کوءِ --2--

ਸਤਿਗੁਰੁ ਮਿਲੈ ਤ ਉਲਟੀ ਹੋਵੈ
ਖੋਜਿ ਲਹੈ ਜਨੁ ਕੋਇ ॥੨॥

ہر ہر نامُ رِدے سد وسِیا
پائِیا گُنی نِدھانُ --

ਹਰਿ ਹਰਿ ਨਾਮੁ ਰਿਦੈ ਸਦ ਵਸਿਆ
ਪਾਇਆ ਗੁਣੀ ਨਿਧਾਨੁ ॥

گُر پرسادی پُورا پائِیا
چُوکا من ابھِمانُ --3--

ਗੁਰ ਪਰਸਾਦੀ ਪੂਰਾ ਪਾਇਆ
ਚੂਕਾ ਮਨ ਅਭਿਮਾਨੁ ॥੩॥

آپے کرتا کرے کرائے
آپے مارگِ پائے --

ਆਪੇ ਕਰਤਾ ਕਰੇ ਕਰਾਏ
ਆਪੇ ਮਾਰਗਿ ਪਾਏ ॥

آپے گُرمُکھِ دے وڈِیائی
نانک نامِ سمائے --4--9--19--

ਆਪੇ ਗੁਰਮੁਖਿ ਦੇ ਵਡਿਆਈ
ਨਾਨਕ ਨਾਮਿ ਸਮਾਏ ॥੪॥੯॥੧੯॥

بھَیرءُ مہلا[1] 3 -- | محلا[1]
Page# [1133]
ਭੈਰਉ ਮਹਲਾ ੩ ॥

میری پٹِیا لِکھہُ ہر گوِند گوپالا --

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥

دُوجے بھاءِ پھاتھے جم جالا --

ਦੂਜੈ ਭਾਇ ਫਾਥੇ ਜਮ ਜਾਲਾ ॥

ستِگُر کرے میری پرتِپالا --

ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥

ہر سُکھداتا میرے نالا --1--

ਹਰਿ ਸੁਖਦਾਤਾ ਮੇਰੈ ਨਾਲਾ ॥੧॥

گُر اُپدیس پرہلاد ہر اُچرے --

ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥

ساسنا تے بالکُ گمُ[1] ن کرے --1-- رہاءُ -- | [1] غمُ-	----	ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥
ماتا اُپدسے پّرہِلادپِیارے --	----	ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥
پُتّر رام نامُ چھوڈہُ جیءُ لیہُ اُبارے --	----	ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥
پّرہِلادُ کہےَ سُنہُ میری ماءِ --	----	ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥
رام نامُ ن چھوڈا گُرِ دِییا بُجھاءِ --2--	----	ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥
سنّڈا مرکا سبھِ جاءِ پُکارے --	----	ਸੰਡਾ ਮਰਕਾ ਸਭਿ ਜਾਇ ਪੁਕਾਰੇ ॥
پّرہِلادُ آپِ وِگڑِیا سبھِ چاٹڑے وِگاڑے --	----	ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥
دُسٹ سبھا مہِ منّترُ پکائِیا --	----	ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥
پّرہلاد کا راکھا ہوءِ رگھُرائِیا --3--	----	ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥
ہاتھِ کھڑگُ کرِ دھائِیا اتِ اہنّکارِ --	----	ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥
ہرِ تیرا کہا تُجھُ لۓ اُبارِ --	----	ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥
کھِن مہِ بھَییان رُوپُ نِکسِیا تھنّمہ اُپاڑِ --	----	ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ ਉਪਾੜਿ ॥
ہرنّاکھسُ نکھی بِدارِیا پّرہلادُ لِییا اُبارِ --4--	----	ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥
سنّت جنا کے ہرِ جیءُ کارج سوارے --	----	ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥
پّرہلاد جن کے اِکیہ کُل اُدھارے --	----	ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥
گُر کےَ سبدِ ہئُمےَ بِکھُ مارے --	----	ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥

نانکؑ رام نامِ سنّت نِستارے --20--10--5--	----	ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥
بھَیرءُ مہلا[1] 3 -- | [1]محلا-	----	ਭੈਰਉ ਮਹਲਾ ੩ ॥
آپے دَیت لاءِ دِتے سنّت جنا کءُ آپے راکھا سوئی --	----	ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥
جو تیری سدا سرݨائی تِن منِ دُکھُ ن ہوئی --1--	----	ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥
جُگِ جُگِ بھگتا کی رکھدا آئِیا --	----	ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥
دَیت پُتّرُ پّرہلادُ گائِتّری ترپݨُ کِچھوُ ن جاݨَے سبدے میلِ مِلائِیا --1-- رہاءُ --	----	ਦੈਤ ਪੁਤ੍ਰ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥
اندِنُ بھگتِ کرہِ دِن راتی دُبِدھا سبدے کھوئی --	----	ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥
سدا نِرمل ہےَ جو سچِ راتے سچُ وسِیا منِ سوئی --2--	----	ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥
موُرکھ دُبِدھا پڑّہہِ موُلُ ن پچھاݨہِ بِرتھا جنمُ گوائِیا --	----	ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥
سنّت جنا کی نِنّدا کرہِ دُسٹُ دَیت چِڑائِیا --3--	----	ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥

پرہلادُ دُبدھا ن پڑے ہرِ نامُ ن چھوڑے ڈرے ن کسے دا ڈرائیا ـ ـ	----	ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥
سنّت جنا کا ہرِ جیءُ راکھا دَیتے کالُ نیڑا آئیا ـ ـ4ـ ـ	----	ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥
آپݨی پیج آپے راکھے بھگتاں دےءِ وڈِیائی ـ ـ	----	ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥
نانک ہرناکھسُ نکھی بِدارِیا اندھے در کی کھبرِ[1] ن پائی ـ ـ5ـ ـ11ـ ـ21ـ ـ | [1] خبرِ	----	ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥
راگُ بھَیرءُ مہلا[1] 4 چئُپدے گھرُ 1 | [1] محلا	----	ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧
ੴ ستِگُر پرسادِ ـ ـ	----	ੴ ਸਤਿਗੁਰ ਪ੍ਰਸਾਦਿ ॥
ہرِ جن سنّت کرِ کرِپا پگِ لائِنُ ـ ـ	----	ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥
گُر سبدی ہرِ بھجُ سُرتِ سمائِنُ ـ ـ1ـ ـ	----	ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥
میرے من ہرِ بھجُ نامُ نرائِنُ ـ ـ	Page# [1134]	ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥
ہرِ ہرِ کرِپا کرے سُکھداتا گُرمُکھِ بھوجلُ ہرِ نامِ ترائِنُ ـ ـ1ـ ـ رہاءُ ـ ـ	----	ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥
سنگتِ سادھ میلِ ہرِ گائِنُ ـ ـ	----	ਸੰਗਤਿ ਸਾਧ ਮੇਲਿ ਹਰਿ ਗਾਇਣੁ ॥
گُرمتی لے رام رسائِنُ ـ ـ2ـ ـ	----	ਗੁਰਮਤੀ ਲੇ ਰਾਮ ਰਸਾਇਣੁ ॥੨॥

گُر سادھُو انّمرِت گِیان سرِ نائِڑُ --	----	ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥
سبھِ کِلوِکھ پاپ گئے گاوائِڑُ --3--	----	ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥
تُو آپے کرتا سرِسٹِ دھرائِڑُ --	----	ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥
جنُ نانکُ میلِ تیرا داس دسائِڑُ --1--4--	----	ਜਨੁ ਨਾਨਕੁ ਮੇਲਿ ਤੇਰਾ ਦਾਸ ਦਸਾਇਣੁ ॥੪॥੧॥
بھَیرءُ مہلا[1] 4 -- | محلا[1]	----	ਭੈਰਉ ਮਹਲਾ ੪ ॥
بولِ ہرِ نامُ سپھل سا گھری --	----	ਬੋਲਿ ਹਰਿ ਨਾਮੁ ਸਫਲ ਸਾ ਘਰੀ ॥
گُر اُپدیس سبھِ دُکھ پرہری --1--	----	ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥
میرے من ہرِ بھجُ نامُ نرہری --	----	ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥
کرِ کرِپا میلہُ گُرُ پُورا ستسنّگتِ سنّگِ سِنّدھُ بھءُ تری --1-- رہاءُ --	----	ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥
جگجیون دھیاءِ منِ ہرِ سمری --	----	ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥
کوٹِ کوٹنّتر تیرے پاپ پرہری --2--	----	ਕੋਟਿ ਕੋਟੰਤਰ ਤੇਰੇ ਪਾਪ ਪਰਹਰੀ ॥੨॥
ستسنّگتِ سادھ دھُورِ مُکھِ پری --	----	ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥
اِسنان کیِئو اٹھسٹھِ سُرسری --3--	----	ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥
ہم مُورکھ کءُ ہرِ کرِپا کری --	----	ਹਮ ਮੂਰਖ ਕਉ ਹਰਿ ਕਿਰਪਾ ਕਰੀ ॥
جنُ نانکُ تارِئو تارنُ ہری --2--4--	----	ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥

بھَیرءُ مہلا[1] 4 -- | محلا[1]	----	ਭੈਰਉ ਮਹਲਾ ੪ ॥
سُکّرِتُ کرنْی سارُ جپمالی --	----	ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥
ہِردے پھیرِ چلے تُدھ نالی --1--	----	ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥
ہر ہرِ نامُ جپہُ بنوالی --	----	ਹਰਿ ਹਰਿ ਨਾਮੁ ਜਪਹੁ ਬਨਵਾਲੀ ॥
کرِ کرِپا میلہُ ستسنّگتِ تُوٹِ گئی مائِیا جم جالی --1-- رہاءُ --	----	ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥
گُرمُکھِ سیوا گھالِ جِن گھالی --	----	ਗੁਰਮੁਖਿ ਸੇਵਾ ਘਾਲਿ ਜਿਨਿ ਘਾਲੀ ॥
تِس گھڑِیۓ سبدُ سچی ٹکسالی --2--	----	ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥
ہرِ اگم اگوچرُ گُرِ اگم دِکھالی --	----	ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥
وِچِ کائِیا نگر لدھا ہرِ بھالی --3--	----	ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥
ہم بارِک ہرِ پِتا پِرتِپالی --	----	ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥
جن نانک تارہُ ندرِ نِہالی --4--3--	----	ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥੩॥
بھَیرءُ مہلا[1] 4 -- | محلا[1]	----	ਭੈਰਉ ਮਹਲਾ ੪ ॥
سبھِ گھٹ تیرے تُو سبھنا ماہِ --	----	ਸਭਿ ਘਟ ਤੇਰੇ ਤੂ ਸਭਨਾ ਮਾਹਿ ॥
تُجھ تے باہرِ کوئی ناہِ --1--	----	ਤੁਝ ਤੇ ਬਾਹਰਿ ਕੋਈ ਨਾਹਿ ॥੧॥
ہرِ سُکھداتا میرے من جاپُ --	----	ਹਰਿ ਸੁਖਦਾਤਾ ਮੇਰੇ ਮਨ ਜਾਪੁ ॥

ہءُ تُدھ سالاہی[1] تُو میرا ہرِ پرّبھُ باپُ --1-- رہاءُ -- | [1]سالاحی-	ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥
جہ جہ دیکھا تہ ہرِ پرّبھُ سوءِ --	ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥
سبھ تیرے وسِ دُوجا اورُ ن کوءِ --2--	ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥
جِس کءُ تُم ہرِ راکھِیا بھاوے --	ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥
تِس کے نیڑے کوءِ ن جاوے --3--	ਤਿਸ ਕੈ ਨੇੜੈ ਕੋਇ ਨ ਜਾਵੈ ॥੩॥
تُو جلِ تھلِ مہِیئلِ سبھ تےَ بھرپُورِ --	ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥
جن نانک ہرِ جپِ ہاجرا[1] ہجُورِ[2] --4--4-- | [1]حاضرا- [2]حضُورِ-	ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥
بھَیرءُ مہلا[1] 4 گھرُ 2 | [1]محلا-	ਭੈਰਉ ਮਹਲਾ ੪ ਘਰੁ ੨
ੴ ستِگُر پرّسادِ --	ੴ ਸਤਿਗੁਰ ਪ੍ਰਸਾਦਿ ॥
ہرِ کا سنّتُ ہرِ کی ہرِ مُورتِ جِسُ ہردے ہرِ نامُ مُرارِ --	ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥
مستکِ بھاگُ ہووے جِسُ لِکھیا سو گُرمتِ ہردے ہرِ نامُ سمھاّرِ --1--	ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹਾਰਿ ॥੧॥
مدھُسُودنُ جپیٔے اُر دھارِ --	ਮਧੁਸੂਦਨੁ ਜਪੀਐ ਉਰ ਧਾਰਿ ॥

دیہی نگرِ تسکر پنّچ دھاتُو گُر سبدی ہرِ کاڈھے مارِ --1-- رہاءُ --	Page# [1135]	ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥
جِن کا ہرِ سیتی مَنُ مانِیا تِن کارج ہرِ آپ سوارِ --	----	ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥
تِن چُوکی مُہتاجی[1] لوکن کی ہرِ انگیکارُ کِییا کرتارِ --2-- | [1]مُحتاجی-	----	ਤਿਨ ਚੁਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥
متا مسُورتِ تاں کِچھ کیِجے جے کِچھ ہووے ہرِ باہرِ --	----	ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥
جو کِچھ کرے سوئی بھل ہوسی ہرِ دھِیاوہُ اندِنُ نامُ مُرارِ --3--	----	ਜੋ ਕਿਛੁ ਕਰੈ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥
ہرِ جو کِچھ کرے سُ آپے آپے اوہُ پُوچھِ ن کِسے کرے بِچارِ --	----	ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥
نانک سو پرّبھُ سدا دھِیائیٔے جِنِ میلِیا ستِگُرُ کِرپا دھارِ --5--1--4--	----	ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥
بھَیرءُ مہلا[1] 4 -- | [1]محلا-	----	ਭੈਰਉ ਮਹਲਾ ੪ ॥
تے سادھو ہرِ میلہُ سُیامی جِن جپِیا گتِ ہوءِ ہماری --	----	ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥

تِن کا درسُ دیکھِ منُ بگسے
کھِنُ کھِنُ تِن کءُ ہءُ بلِہاری --1--

ਤਿਨ ਕਾ ਦਰਸੁ ਦੇਖਿ ਮਨੁ ਬਿਗਸੈ
ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥

ہرِ ہِردےَ جپِ نامُ مُراری --

ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥

کِرپا کِرپا کرِ جگت پِت سُیامی
ہم داسنِ داس کیجے پنہاری --1-- رہاءُ --

ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ
ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥

تِن متِ اُوتم تِن پتِ اُوتم
جِن ہِردےَ وسِیا بنواری --

ਤਿਨ ਮਤਿ ਊਤਮ ਤਿਨ ਪਤਿ ਊਤਮ
ਜਿਨ ਹਿਰਦੈ ਵਸਿਆ ਬਨਵਾਰੀ ॥

تِن کی سیوا لاءِ ہرِ سُیامی
تِن سِمرت گتِ ہوءِ ہماری --2--

ਤਿਨ ਕੀ ਸੇਵਾ ਲਾਇ ਹਰਿ ਸੁਆਮੀ
ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥

جِن اَیسا ستِگُرُ سادھُ ن پائِیا
تے ہرِ درگہ کاڈھے ماری --

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ
ਤੇ ਹਰਿ ਦਰਗਹ ਕਾਢੇ ਮਾਰੀ ॥

تے نرِ نِندک سوبھ ن پاوہِ
تِن نک کاٹے سِرجنہاری --3--

ਤੇ ਨਰ ਨਿੰਦਕ ਸੋਭ ਨ ਪਾਵਹਿ
ਤਿਨ ਨਕ ਕਾਟੇ ਸਿਰਜਨਹਾਰੀ ॥੩॥

ہرِ آپِ بُلاوے آپے بولے
ہرِ آپِ نرنجنُ نرنکارُ نراہاری --

ਹਰਿ ਆਪਿ ਬੁਲਾਵੈ ਆਪੇ ਬੋਲੈ
ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥

ہرِ جِسُ تُو میلہِ سو تُدھُ مِلسی
جن نانک کِیا اِیہِ جنّت وِچاری
--6--2--4--

ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ
ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥੪॥੨॥੬॥

بھَیرءُ مہلا 4 -- | محلا-	----	ਭੈਰਉ ਮਹਲਾ ੪ ॥
ستسنگتِ سائی ہرِ تیری جِت ہرِ کیرتِ ہرِ سُننئے --	----	ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥
جِن ہرِ نامُ سُنِیا مَنُ بھینا تِن ہم سّریوہ نِت چرنے --1--	----	ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸੇ੍ਵਹ ਨਿਤ ਚਰਣੇ ॥੧॥
جگجیونُ ہرِ دھیاءِ ترنے --	----	ਜਗਜੀਵਨੁ ਹਰਿ ਧਿਆਇ ਤਰਣੇ ॥
انیک اسنّکھ نام ہرِ تیرے ن جاہی جِہوا اِتُ گننے --1-- رہاءُ --	----	ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥
گُرسِکھ ہرِ بولہُ ہرِ گاوہُ لے گُرمتِ ہرِ جپنے --	----	ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ ॥
جو اُپدیسُ سُنے گُر کیرا سو جنُ پاوے ہرِ سُکھ گھنے --2--	----	ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥
دھنّنُ سُ ونّسُ دھنّنُ سُ پِتا دھنّنُ سُ ماتا جِنِ جن جنے --	----	ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥
جِن ساسِ گِراسِ دھیائیا میرا ہرِ ہرِ سے ساچی درگہ ہرِ جن بنے --3--	----	ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥
ہرِ ہرِ اگم نام ہرِ تیرے وِچِ بھگتا ہرِ دھرنے --	----	ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ ॥

نانک جنِ پائیا متِ گُرمتِ جپ ہرِ ہرِ پارِ پونّے --4--3--7--	----	ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥
بھَیرءُ مہلا[1] 5 گھرُ 1 | محلا[1]-	----	ਭੈਰਉ ਮਹਲਾ ੫ ਘਰੁ ੧
ੴ ستِگُر پّرسادِ --	Page# [1136]	੧ੴ ਸਤਿਗੁਰ ਪ੍ਰਸਾਦਿ ॥
سگلی تھیتِ پاسِ ڈارِ راکھی --	----	ਸਗਲੀ ਥੀਤਿ ਪਾਸਿ ਡਾਰਿ ਰਾਖੀ ॥
اسٹم تھیتِ گووِنّد جنما سی --1--	----	ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
بھرمِ بھُولے نر کرت کچرائِݨ --	----	ਭਰਮਿ ਭੂਲੇ ਨਰ ਕਰਤ ਕਚਰਾਇਣ ॥
جنم مرݨ تے رہت نارائِݨ --1-- رہاءُ --	----	ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
کرِ پنّجیرُ کھوائِیو چور --	----	ਕਰਿ ਪੰਜੀਰੁ ਖਵਾਇਓ ਚੋਰ ॥
اوہُ جنمِ ن مرے رے ساکت ڈھور --2--	----	ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥
سگل پرادھ دیہِ لوروݨی --	----	ਸਗਲ ਪਰਾਧ ਦੇਹਿ ਲੋਰੋਨੀ ॥
سو مُکھُ جلءُ جِتُ کہہِ ٹھاکُر جونی --3--	----	ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ ॥੩॥
جنمِ ن مرے ن آوے ن جاءِ --	----	ਜਨਮਿ ਨ ਮਰੈ ਨ ਆਵੈ ਨ ਜਾਇ ॥
نانک کا پّربھُ رہِئو سماءِ --4--1--	----	ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥

اُوٹھت سُکھِیا بَیٹھت سُکھِیا ۔۔	----	ਉਠਤ ਸੁਖੀਆ ਬੈਠਤ ਸੁਖੀਆ ॥
بھءُ نہی لاگے جاں اَیسے بُجھِیا ۔۔1۔۔	----	ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥
راکھا ایکُ ہمارا سُیامی ۔۔	----	ਰਾਖਾ ਏਕੁ ਹਮਾਰਾ ਸੁਆਮੀ ॥
سگل گھٹا کا انّترجامی ۔۔1۔۔ رہاءُ ۔۔	----	ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
سوءِ اچِنّتا جاگِ اچِنّتا ۔۔	----	ਸੋਇ ਅਚਿੰਤਾ ਜਾਗਿ ਅਚਿੰਤਾ ॥
جہ کہاں پّربھُ تُونّ ورتنّتا ۔۔2۔۔	----	ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥
گھرِ سُکھِ وسِیا باہرِ سُکھُ پائِیا ۔۔	----	ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥
کہُ نانک گُرِ منّتّرُ دّرِڑائِیا ۔۔3۔۔2۔۔	----	ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥
بھَیرءُ مہلا[1] 5 ۔۔ | [1]محلا۔	----	ਭੈਰਉ ਮਹਲਾ ੫ ॥
ورت ن رہءُ ن مہ رمدانا ۔۔	----	ਵਰਤ ਨ ਰਹਉ ਨ ਮਹ ਰਮਦਾਨਾ ॥
تِسُ سیوی جو رکھےَ نِدانا ۔۔1۔۔	----	ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
ایکُ گُسائی الہُ میرا ۔۔	----	ਏਕੁ ਗੁਸਾਈ ਅਲਹੁ ਮੇਰਾ ॥
ہِنّدُو تُرک دُہاں نیبیرا ۔۔1۔۔ رہاءُ ۔۔	----	ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
ہج کابےَ جاءُ ن تِیرتھ پُوجا ۔۔	----	ਹਜ ਕਾਬੈ ਜਾਉ 'ਨ' ਤੀਰਥ ਪੂਜਾ ॥
ایکو سیوی اورُ ن دُوجا ۔۔2۔۔	----	ਏਕੋ ਸੇਵੀ ਅਵਰੁ ਨ ਦੂਜਾ ॥੨॥
پُوجا کرءُ ن نِواج[1] گُجارءُ[2] ۔۔ | [1]نِواز۔ [2]غُزارءُ۔	----	ਪੂਜਾ ਕਰਉ 'ਨ' ਨਿਵਾਜ ਗੁਜਾਰਉ ॥
ایک نِرنّکار لے رِدےَ نمسکارءُ ۔۔3۔۔	----	ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
نا ہم ہِنّدُو ن مُسلمان ۔۔	----	ਨਾ ਹਮ ਹਿੰਦੂ ਨ ਮੁਸਲਮਾਨ ॥
الہ رام کے پِنّڈُ پران ۔۔4۔۔	----	ਅਲਹ ਰਾਮ ਕੇ ਪਿੰਡੁ ਪਰਾਨ ॥੪॥

کہُ کبیر اِہُ کیِیا وکھانا --	----	ਕਹੁ ਕਬੀਰ ਇਹੁ ਕੀਆ ਵਖਾਨਾ ॥
گُر پیِر مِلِ کھُدِ[1] کھسمُ[2] پچھانا --5--3-- | [1]خُدِ- [2]خصم-	----	ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
بھیَرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
دس مِرگی سہجے بنّدھِ آنی --	----	ਦਸ ਮਿਰਗੀ ਸਹਜੇ ਬੰਧਿ ਆਨੀ ॥
پانْچ مِرگ بیدھے سِو کی بانی --1--	----	ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥
سنّتسنّگِ لے چڑِئو سِکار --	----	ਸੰਤਸੰਗਿ ਲੇ ਚੜਿਓ ਸਿਕਾਰ ॥
مِرگ پکرے بِنُ گھور ہتھیِیار --1-- رہاءُ --	----	ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥
آکھیر بِرتِ باہرِ آئِئو دھاءِ --	----	ਆਖੇਰ ਬਿਰਤਿ ਬਾਹਰਿ ਆਇਓ ਧਾਇ ॥
اہیرا پائِئو گھر کےَ گانْءِ --2--	----	ਅਹੇਰਾ ਪਾਇਓ ਘਰ ਕੈ ਗਾਂਇ ॥੨॥
مِرگ پکرے گھرِ آنے ہاٹِ --	----	ਮ੍ਰਿਗ ਪਕਰੇ ਘਰਿ ਆਣੇ ਹਾਟਿ ॥
چُکھ چُکھ لے گئے بانْڈھے باٹِ --3--	----	ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥
ایہُ اہیرا کینو دانُ --	----	ਏਹੁ ਅਹੇਰਾ ਕੀਨੋ ਦਾਨੁ ॥
نانک کےَ گھرِ کیول نامُ --4--4--	----	ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥
بھیَرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
جے سءُ لوچِ لوچِ کھاوائِیا --	----	ਜੇ ਸਉ ਲੋਚਿ ਲੋਚਿ ਖਾਵਾਇਆ ॥
ساکت ہرِ ہرِ چیِتِ ن آئِیا --1--	----	ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥
سنّت جنا کی لیہُ متے --	----	ਸੰਤ ਜਨਾ ਕੀ ਲੇਹੁ ਮਤੇ ॥

سادھسنگِ پاوہُ پرم گتے --1-- رہاءُ --	----	ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥
پاتھر کءُ بہُ نیرُ پوائِیا --	----	ਪਾਥਰ ਕਉ ਬਹੁ ਨੀਰੁ ਪਵਾਇਆ ॥
نہ بھیگےَ ادھِک سُوکائِیا --2--	----	ਨਹ ਭੀਗੈ ਅਧਿਕ ਸੂਕਾਇਆ ॥੨॥
کھٹُ ساسترِ مُورکھےَ سُنائِیا --	----	ਖਟੁ ਸਾਸਤ੍ਰ ਮੂਰਖੈ ਸੁਨਾਇਆ ॥
جَیسے دہ دِس پونُ جھُلائِیا --3--	Page# [1137]	ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥
بِنُ کنٛ کھلہانُ جَیسے گاہن پائِیا --	----	ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥
تِءُ ساکت تے کو ن براسائِیا --4--	----	ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥
تِت ہی لاگا جِتُ کو لائِیا --	----	ਤਿਤ ਹੀ ਲਾਗਾ ਜਿਤੁ ਕੋ ਲਾਇਆ ॥
کہُ نانک پّربھِ بنٛت بنٛائِیا --5--5--	----	ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
جیءُ پّرانٛ جِن رچِئو سرِیر --	----	ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥
جِنہِ اُپاۓ تِس کءُ پیِر --1--	----	ਜਿਨਹਿ ਉਪਾਏ ਤਿਸ ਕਉ ਪੀਰ ॥੧॥
گُرُ گوبِنّدُ جیءِ کے کام --	----	ਗੁਰੁ ਗੋਬਿੰਦੁ ਜੀਅ ਕੈ ਕਾਮ ॥
ہلتِ پلتِ جا کی سد چھام --1-- رہاءُ --	----	ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥
پّربھ آرادھن نِرمل رِیتِ --	----	ਪ੍ਰਭੁ ਆਰਾਧਨ ਨਿਰਮਲ ਰੀਤਿ ॥
سادھسنّگِ بِنسی بِپرِیتِ --2--	----	ਸਾਧਸੰਗਿ ਬਿਨਸੀ ਬਿਪਰੀਤਿ ॥੨॥
میِت ہِیت دھنُ نہ پارنٛا --	----	ਮੀਤ ਹੀਤ ਧਨੁ ਨਹ ਪਾਰਣਾ ॥

دھنّن دھنّن میرے نارائنٹا --3--	----	ਧੰਨਿ ਧੰਨਿ ਮੇਰੇ ਨਾਰਾਇਣਾ ॥੩॥
نانکُ بولے انّمرِت بانٔی --	----	ਨਾਨਕੁ ਬੋਲੈ ਅੰਮ੍ਰਿਤ ਬਾਣੀ ॥
ایک بِنا دُوجا نہی جانٔی --4--6--	----	ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
آگےَ دیُ پاچھےَ نارائنٹ --	----	ਆਗੈ ਦਯੁ ਪਾਛੈ ਨਾਰਾਇਣ ॥
مدھِ بھاگِ ہرِ پرّیم رسائنٹ --1--	----	ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥੧॥
پرّبھوُ ہمارے ساسترّ سئُنٹ --	----	ਪ੍ਰਭੂ ਹਮਾਰੈ ਸਾਸਤ੍ਰ ਸਉਣ ॥
سُوکھ سہج آنند گرِہ بھئُنٹ --1-- رہاءُ --	----	ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥
رسنا نامُ کرن سُنٹِ جیوے --	----	ਰਸਨਾ ਨਾਮੁ ਕਰਨ ਸੁਣਿ ਜੀਵੇ ॥
پرّبھُ سِمرِ سِمرِ امر تھِرُ تھیوے --2--	----	ਪ੍ਰਭੁ ਸਿਮਰਿ ਸਿਮਰਿ ਅਮਰ ਥਿਰੁ ਥੀਵੇ ॥੨॥
جنم جنم کے دُوکھ نِوارے --	----	ਜਨਮ ਜਨਮ ਕੇ ਦੂਖ ਨਿਵਾਰੇ ॥
انہد سبد وجے دربارے --3--	----	ਅਨਹਦ ਸਬਦ ਵਜੇ ਦਰਬਾਰੇ ॥੩॥
کرِ کرِپا پرّبھِ لیئے مِلائے --	----	ਕਰਿ ਕਿਰਪਾ ਪ੍ਰਭਿ ਲੀਏ ਮਿਲਾਏ ॥
نانک پرّبھ سرنٹاگتِ آئے --4--7--	----	ਨਾਨਕ ਪ੍ਰਭ ਸਰਣਾਗਤਿ ਆਏ ॥੪॥੭॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
کوٹِ منورتھ آوہِ ہاتھ --	----	ਕੋਟਿ ਮਨੋਰਥ ਆਵਹਿ ਹਾਥ ॥
جم مارگ کےَ سنّگی پانْتھ --1--	----	ਜਮ ਮਾਰਗ ਕੈ ਸੰਗੀ ਪਾਂਥ ॥੧॥
گنّگا جلُ گرُ گوبِنّد نام --	----	ਗੰਗਾ ਜਲੁ ਗੁਰ ਗੋਬਿੰਦ ਨਾਮ ॥

جو سِمرے تِس کی گتِ ہووے		ਜੋ ਸਿਮਰੈ ਤਿਸ ਕੀ ਗਤਿ ਹੋਵੈ
پیوت بہُڑِ ن جونِ بھّرمام --1-- رہاءُ --	----	ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥
پُوجا جاپ تاپ اِسنان --	----	ਪੂਜਾ ਜਾਪ ਤਾਪ ਇਸਨਾਨ ॥
سِمرت نام بھئے نِہکام --2--	----	ਸਿਮਰਤ ਨਾਮ ਭਏ ਨਿਹਕਾਮ ॥੨॥
راج مال سادن دربار --	----	ਰਾਜ ਮਾਲ ਸਾਦਨ ਦਰਬਾਰ ॥
سِمرت نام پُورن آچار --3--	----	ਸਿਮਰਤ ਨਾਮ ਪੂਰਨ ਆਚਾਰ ॥੩॥
نانک داس اِہُ کِیا بیچارُ --	----	ਨਾਨਕ ਦਾਸ ਇਹੁ ਕੀਆ ਬੀਚਾਰੁ ॥
بِنُ ہرِ نام مِتھیا سبھ چھارُ --4--8--	----	ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
لیپُ ن لاگو تِل کا مُولِ --	----	ਲੇਪੁ ਨ ਲਾਗੋ ਤਿਲ ਕਾ ਮੂਲਿ ॥
دُسٹُ بّراہمنُ مُویا ہوءِ کے سُول --1--	----	ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥
ہرِ جن راکھے پاربّرہمِ آپ --	----	ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥
پاپی مُویا گُر پرتاپِ --1-- رہاءُ --	----	ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥
اپݨا کھسمُ[1] جنِ آپِ دھیائِیا -- | خصم[1]	----	ਅਪਣਾ ਖਸਮੁ ਜਨਿ ਆਪਿ ਧਿਆਇਆ ॥
اِیاݨا پاپی اوہُ آپِ پچائِیا --2--	----	ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥
پّربھ مات پِتا اپݨے داس کا رکھوالا --	----	ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥
نِنّدک کا ماتھا اِیہاں اُوہا کالا --3--	----	ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥

جن نانک کی پرمیسرِ سُنّی ارداسِ[1] -- | [1]عرداس-	----	ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥
ملیچھ پاپی پچیا بھِئیا نِراسُ --4--9--	----	ਮਲੇਛ ਪਾਪੀ ਪਚਿਆ ਭਇਆ ਨਿਰਾਸੁ ॥੪॥੯॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
کھُوبُ[1] کھُوبُ[2] کھُوبُ[3] کھُوبُ[4] کھُوبُ[4] تیرو نامُ -- | [1]خُوبَ- [2]خُوبَ- [3]خُوبَ- [4]خُوبَ- [4]خُوبَ-	----	ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥
جھُوٹھُ جھُوٹھُ جھُوٹھُ جھُوٹھُ دُنی گُمانُ --1-- رہاءُ --	----	ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
نگج[1] تیرے بنّدے دِیدارُ اپارُ -- | [1]نغز-	----	ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥
نام بِنا سبھ دُنیِیا چھارُ --1--	----	ਨਾਮ ਬਿਨਾ ਸਭ ਦੁਨੀਆ ਛਾਰੁ ॥੧॥
اچرجُ تیری کُدرتِ[1] تیرے کدم[2] سلاہ[3] -- | [1]قُدرتِ- [2]قدم- [3]سلاح-	Page# [1138]	ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
گنیو[1] تیری سِپھتِ[2] سچے پاتِساہ[3] --2-- | [1]غنیو- [2]صِفتِ- [3]پاتِشاہ-	----	ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥
نیدھریا دھرپنہ کھُداءِ[1] -- | [1]خُداءِ-	----	ਨੀਧਰਿਆ ਧਰ ਪਨਹ ਖੁਦਾਇ ॥
گریب[1] نِواجُ دِنُ رَینِ دھیاءِ --3-- | [1]غریب-	----	ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥
نانک کءُ کھُدِ[1] کھسم[2] مِہروان -- | [1]خُدِ- [2]خصم-	----	ਨਾਨਕ ਕਉ ਖੁਦਿ ਖਸਮ ਮਿਹਰਵਾਨ ॥

الہُ ن وِسرےَ دِل جیء پران --10--4--	----	ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
ساچ پدارتھُ گُرمُکھِ لہہُ --	----	ਸਾਚ ਪਦਾਰਥੁ ਗੁਰਮੁਖਿ ਲਹਹੁ ॥
پّربھ کا بھاݨا ستِ کرِ سہہُ --1--	----	ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
جِیوت جِیوت جِیوت رہہُ --	----	ਜੀਵਤ ਜੀਵਤ ਜੀਵਤ ਰਹਹੁ ॥
رام رسائِݨُ نِت اُٹھِ پِیوہُ --	----	ਰਾਮ ਰਸਾਇਣੁ ਨਿਤ ਉਠਿ ਪੀਵਹੁ ॥
ہرِ ہرِ ہرِ ہرِ رسنا کہہُ --1-- رہاءُ --	----	ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
کلِجُگ مہِ اِک نامِ اُدھارُ --	----	ਕਲਿਜੁਗ ਮਹਿ ਇਕ ਨਾਮਿ ਉਧਾਰੁ ॥
نانکُ بولےَ برّہم بِیچارُ --2--11--	----	ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
ستِگُرُ سیوِ سرب پھل پاۓ --	----	ਸਤਿਗੁਰੁ ਸੇਵਿ ਸਰਬ ਫਲ ਪਾਏ ॥
جنم جنم کی مَیلُ مِٹاۓ --1--	----	ਜਨਮ ਜਨਮ ਕੀ ਮੈਲੁ ਮਿਟਾਏ ॥੧॥
پتِت پاون پّربھ تیرو ناءُ --	----	ਪਤਿਤ ਪਾਵਨ ਪ੍ਰਭ ਤੇਰੋ ਨਾਉ ॥
پُوربِ کرم لِکھے گُݨ گاءُ --1-- رہاءُ --	----	ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥
سادھُو سنّگِ ہووےَ اُدھارُ --	----	ਸਾਧੂ ਸੰਗਿ ਹੋਵੈ ਉਧਾਰੁ ॥
سوبھا پاوےَ پّربھ کےَ دُیار --2--	----	ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥
سرب کلِیاݨ چرݨ پّربھ سیوا --	----	ਸਰਬ ਕਲਿਆਣ ਚਰਣ ਪ੍ਰਭ ਸੇਵਾ ॥
دھُورِ باچھہِ سبھِ سُرِ نر دیوا --3--	----	ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥

نانک پائِیا نام نِدھانُ --	----	ਨਾਨਕ ਪਾਇਆ ਨਾਮ ਨਿਧਾਨੁ ॥
ہرِ جپِ جپِ اُدھرِیا سگل جہانُ --12--4--	----	ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
اپنے داس کءُ کنّٹھِ لگاوے --	----	ਅਪਨੇ ਦਾਸ ਕਉ ਕੰਠਿ ਲਗਾਵੈ ॥
نِنّدک کءُ اگنِ مہِ پاوے --1--	----	ਨਿੰਦਕ ਕਉ ਅਗਨਿ ਮਹਿ ਪਾਵੈ ॥੧॥
پاپی تے راکھے نارائِنْ --	----	ਪਾਪੀ ਤੇ ਰਾਖੇ ਨਾਰਾਇਣ ॥
پاپی کی گتِ کتہُو ناہی پاپی پچِیا آپ کمائِنْ --1-- رہاءُ --	----	ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
داس رام جیءُ لاگی پّرِیتِ --	----	ਦਾਸ ਰਾਮ ਜੀਉ ਲਾਗੀ ਪ੍ਰੀਤਿ ॥
نِنّدک کی ہوئی بِپرِیتِ --2--	----	ਨਿੰਦਕ ਕੀ ਹੋਈ ਬਿਪਰੀਤਿ ॥੨॥
پارب٘رہمِ اپنْا بِردُ پّرگٹائِیا --	----	ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
دوکھی اپنْا کِیتا پائِیا --3--	----	ਦੋਖੀ ਅਪਣਾ ਕੀਤਾ ਪਾਇਆ ॥੩॥
آءِ ن جائی رہِیا سمائی --	----	ਆਇ ਨ ਜਾਈ ਰਹਿਆ ਸਮਾਈ ॥
نانک داس ہرِ کی سرنْائی --4--13--	----	ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
راگُ بھَیرءُ مہلا[1] 5 چئُپدے گھرُ 2 | محلا[1]-	----	ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥

سّرِیدھر موہن سگل اُپاون
نِرنّکار سُکھداتا ۔۔

ਸ੍ਰੀਧਰ ਮੋਹਨ ਸਗਲ ਉਪਾਵਨ
ਨਿਰੰਕਾਰ ਸੁਖਦਾਤਾ ॥

اَیسا پّربھُ چھوڈِ کرہِ ان سیوا
کون بِکھیا رس ماتا ۔۔1۔۔

ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ
ਕਵਨ ਬਿਖਿਆ ਰਸ ਮਾਤਾ ॥੧॥

رے من میرے تُو گووِد بھاجُ ۔۔

ਰੇ ਮਨ ਮੇਰੇ ਤੂ ਗੋਵਿਦ ਭਾਜੁ ॥

اور اُپاو سگل مےَ دیکھے
جو چِتوِیۓ تِتُ بِگرسِ کاجُ ۔۔1۔۔ رہاءُ ۔۔

ਅਵਰ ਉਪਾਵ ਸਗਲ ਮੈ ਦੇਖੇ
ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥

ٹھاکُرُ چھوڈِ داسی کءُ سِمرہِ
منمُکھ اندھ اگیانا ۔۔

ਠਾਕੁਰੁ ਛੋਡਿ ਦਾਸੀ ਕਉ ਸਿਮਰਹਿ
ਮਨਮੁਖ ਅੰਧ ਅਗਿਆਨਾ ॥

ہرِ کی بھگتِ کرہِ تِن نِنّدہِ
نِگُرے پسُو سمانا ۔۔2۔۔

ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ
ਨਿਗੁਰੇ ਪਸੂ ਸਮਾਨਾ ॥੨॥

جیءُ پِنّڈُ تنُ دھنُ سبھُ پّربھ کا
ساکت کہتے میرا ۔۔

ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ
ਸਾਕਤ ਕਹਤੇ ਮੇਰਾ ॥

اہنّبُدھِ دُرمتِ ہےَ مَیلی
بِنُ گُر بھوجلِ پھیرا ۔۔3۔۔

ਅਹੰਬੁਧਿ ਦੁਰਮਤਿ ਹੈ ਮੈਲੀ
ਬਿਨੁ ਗੁਰ ਭਵਜਲਿ ਫੇਰਾ ॥੩॥

ہوم جگ جپ تپ سبھِ سنّجم
تٹِ تیرتھِ نہی پائِیا ۔۔
Page# [1139]
ਹੋਮ ਜਗ ਜਪ ਤਪ ਸਭਿ ਸੰਜਮ
ਤਟਿ ਤੀਰਥਿ ਨਹੀ ਪਾਇਆ ॥

مِٹیا آپ پۓ سرݨائی گُرمُکھِ نانک جگتُ ترائِیا --4--1--14--	----	ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
بن مہِ پیکھِئو ترِݨ مہِ پیکھِئو گرِہِ پیکھِئو اُداساۓ --	----	ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥
ڈنڈدھار جٹدھارے پیکھِئو ورت نیم تیرتھاۓ --1--	----	ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥
سنتسنگِ پیکھِئو من مائیں --	----	ਸੰਤਸੰਗਿ ਪੇਖਿਓ ਮਨ ਮਾਏਂ ॥
اُوبھ پئیال سرب مہِ پُورن رس منگل گُݨ گاۓ --1-- رہاءُ --	----	ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
جوگ بھیکھ سنّیاسے پیکھِئو جتِ جنگم کاپڑاۓ --	----	ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥
تپی تپیسر مُنِ مہِ پیکھِئو نٹ ناٹک نرِتاۓ --2--	----	ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥
چہُ مہِ پیکھِئو کھٹ مہِ پیکھِئو دس اسٹی سِمرِتاۓ --	----	ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥
سبھ مِلِ ایکو ایکُ وکھانہِ تءُ کِس تے کہءُ دُراۓ --3--	----	ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥

اگہ اگہ بیئنّت سُیامی نہ کِیم[1] کِیم[2] کِیماۓ[3] -- | [1]قِیم- [2]قِیم- [3]قِیماۓ-	----	ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥
جن نانک تِن کےَ بلِ بلِ جائیۓَ جِہ گھٹِ پرگٹِیاۓ --4--2--15--	----	ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
نِکٹِ بُجھےَ سو بُرا کِءُ کرےَ --	----	ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥
بِکھُ سنّچےَ نِت ڈرتا پھِرےَ --	----	ਬਿਖੁ ਸੰਚੈ ਨਿਤ ਡਰਤਾ ਫਿਰੈ ॥
ہےَ نِکٹے ارُ بھیدُ ن پائِیا --	----	ਹੈ ਨਿਕਟੇ ਅਰੁ ਭੇਦੁ ਨ ਪਾਇਆ ॥
بِنُ ستِگُر سبھ موہی مائِیا --1--	----	ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥
نیڑےَ نیڑےَ سبھُ کو کہےَ --	----	ਨੇੜੈ ਨੇੜੈ ਸਭੁ ਕੋ ਕਹੈ ॥
گُرمُکھِ بھیدُ وِرلا کو لہےَ --1-- رہاءُ --	----	ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥
نِکٹِ ن دیکھےَ پر گرِّہِ جاءِ --	----	ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥
دربُ ہِرےَ مِتھِیا کرِ کھاءِ --	----	ਦਰਬੁ ਹਿਰੈ ਮਿਥਿਆ ਕਰਿ ਖਾਇ ॥
پئی ٹھگئُری ہرِ سنّگِ ن جانِیا --	----	ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥
باجھُ گُرو ہےَ بھرمِ بھُلانِیا --2--	----	ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥
نِکٹِ ن جانےَ بولےَ کوُڑُ --	----	ਨਿਕਟਿ ਨ ਜਾਨੈ ਬੋਲੈ ਕੂੜੁ ॥
مائِیا موہِ مُوٹھا ہےَ مُوڑُ --	----	ਮਾਇਆ ਮੋਹਿ ਮੂਠਾ ਹੈ ਮੂੜੁ ॥
انّترِ وستُ دِسنّترِ جاءِ --	----	ਅੰਤਰਿ ਵਸਤੁ ਦਿਸੰਤਰਿ ਜਾਇ ॥

باجھ گُرو ہے بھرمِ بھُلاءِ --3--	----	ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥
جِسُ مستِک کرمُ لِکھیا لِلاٹ --	----	ਜਿਸੁ ਮਸਤਿਕ ਕਰਮੁ ਲਿਖਿਆ ਲਿਲਾਟ ॥
ستِگُر سیوے کھُلّھے کپاٹ --	----	ਸਤਿਗੁਰੁ ਸੇਵੇ ਖੁਲ੍ਹੇ ਕਪਾਟ ॥
انترِ باہرِ نِکٹے سوءِ --	----	ਅੰਤਰਿ ਬਾਹਰਿ ਨਿਕਟੇ ਸੋਇ ॥
جن نانک آوے ن جاوے کوءِ --16--3--4--	----	ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
جِسُ تۄ راکھہِ تِس کئُنُ مارے --	----	ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥
سبھ تُجھ ہی انترِ سگل سنّسارے --	----	ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥
کوٹِ اُپاو چِتوت ہے پ٘رانْی --	----	ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥
سو ہووے جِ کرے چوج وِڈانْی --1--	----	ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥
راکھہُ راکھہُ کِرپا دھارِ --	----	ਰਾਖਹੁ ਰਾਖਹੁ ਕਿਰਪਾ ਧਾਰਿ ॥
تیری سرنِ تیرے دروارِ --1-- رہاءُ --	----	ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥
جِنِ سیوِیا نِربھءُ سُکھداتا --	----	ਜਿਨਿ ਸੇਵਿਆ ਨਿਰਭਉ ਸੁਖਦਾਤਾ ॥
تِنِ بھءُ دۄرِ کیِیا ایکُ پراتا --	----	ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
جو تۄ کرہِ سوئی پھُنِ ہوءِ --	----	ਜੋ ਤੂ ਕਰਹਿ ਸੋਈ ਫੁਨਿ ਹੋਇ ॥
مارے ن راکھے دۄجا کوءِ --2--	----	ਮਾਰੈ ਨ ਰਾਖੈ ਦੂਜਾ ਕੋਇ ॥੨॥
کِیا تۄ سوچہِ مانْس بانْ --	----	ਕਿਆ ਤੂ ਸੋਚਹਿ ਮਾਣਸ ਬਾਣਿ ॥
انترجامی پُرکھُ سُجانْ --	----	ਅੰਤਰਜਾਮੀ ਪੁਰਖੁ ਸੁਜਾਣੁ ॥

ایک ٹیک ایکو آدھارُ --	----	ਏਕ ਟੇਕ ਏਕੋ ਆਧਾਰੁ ॥
سبھ کِچھُ جانےٗ سِرجنٖہارُ --3--	----	ਸਭ ਕਿਛੁ ਜਾਣੈ ਸਿਰਜਣਹਾਰੁ ॥੩॥
جِسُ اُوپرِ ندرِ کرے کرتارُ --	----	ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥
تِسُ جن کے سبھِ کاج سوارِ --	----	ਤਿਸੁ ਜਨ ਕੇ ਸਭਿ ਕਾਜ ਸਵਾਰਿ ॥
تِس کا راکھا ایکو سوءِ --	Page# [1140]	ਤਿਸ ਕਾ ਰਾਖਾ ਏਕੋ ਸੋਇ ॥
جن نانک اپڑِ ن ساکےَ کوءِ --17--4--4--	----	ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
تءُ کڑِیےَ جے ہووے باہرِ --	----	ਤਉ ਕੜੀਐ ਜੇ ਹੋਵੈ ਬਾਹਰਿ ॥
تءُ کڑِیےَ جے وِسرے نرہرِ --	----	ਤਉ ਕੜੀਐ ਜੇ ਵਿਸਰੈ ਨਰਹਰਿ ॥
تءُ کڑِیےَ جے دُوجا بھاۓ --	----	ਤਉ ਕੜੀਐ ਜੇ ਦੂਜਾ ਭਾਏ ॥
کِیا کڑِیےَ جاں رہِیا سماۓ --1--	----	ਕਿਆ ਕੜੀਐ ਜਾਂ ਰਹਿਆ ਸਮਾਏ ॥੧॥
مائِیا موہِ کڑے کڑِ پچِیا --	----	ਮਾਇਆ ਮੋਹਿ ਕੜੇ ਕੜਿ ਪਚਿਆ ॥
بِنُ ناوےَ بھرَمِ بھرَمِ بھرَمِ کھپِیا --1-- رہاءُ --	----	ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
تءُ کڑِیےَ جے دُوجا کرتا --	----	ਤਉ ਕੜੀਐ ਜੇ ਦੂਜਾ ਕਰਤਾ ॥
تءُ کڑِیےَ جے انِیاءِ کو مرتا --	----	ਤਉ ਕੜੀਐ ਜੇ ਅਨਿਆਇ ਕੋ ਮਰਤਾ ॥
تءُ کڑِیےَ جے کِچھُ جانےٗ ناہی --	----	ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥
کِیا کڑِیےَ جاں بھرپُورِ سماہی --2--	----	ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥

تءُ کرِڑیۓَ جے کِچھُ ہوءِ دھِگاݨےَ --	----	ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥
تءُ کرِڑیۓَ جے بھُولِ رنّجاݨےَ --	----	ਤਉ ਕੜੀਐ ਜੇ ਭੂਲਿ ਰੰਞਾਣੈ ॥
گُرِ کہِیا جو ہوءِ سبھُ پّربھ تے --	----	ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥
تب کاڑا چھوڈِ اچِنّت ہم سوتے --3--	----	ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥
پّربھ تُوہےَ ٹھاکُرُ سبھُ کو تیرا --	----	ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥
جِءُ بھاوےَ تِءُ کرہِ نِبیرا --	----	ਜਿਉ ਭਾਵੈ ਤਿਉ ਕਰਹਿ ਨਿਬੇਰਾ ॥
دُتِیا ناستِ اِکُ رہِیا سماءِ --	----	ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥
راکھہُ پیَج نانک سرݨاءِ --4--5--18--	----	ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
بِنُ باجے کیَسو نِرتِکاری --	----	ਬਿਨੁ ਬਾਜੇ ਕੈਸੋ ਨਿਰਤਿਕਾਰੀ ॥
بِنُ کنّٹھےَ کیَسے گاونہاری --	----	ਬਿਨੁ ਕੰਠੈ ਕੈਸੇ ਗਾਵਨਹਾਰੀ ॥
جِیل[1] بِنا کیَسے بجےَ رباب -- | [1]زِیل-	----	ਜੀਲ ਬਿਨਾ ਕੈਸੇ ਬਜੈ ਰਬਾਬ ॥
نام بِنا بِرتھے سبھِ کاج --1--	----	ਨਾਮ ਬਿਨਾ ਬਿਰਥੇ ਸਭਿ ਕਾਜ ॥੧॥
نام بِنا کہہُ کو تِریا --	----	ਨਾਮ ਬਿਨਾ ਕਹਹੁ ਕੋ ਤਰਿਆ ॥
بِنُ ستِگُر کیَسے پارِ پرِیا --1-- رہاءُ --	----	ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥
بِنُ جِہوا کہا کو بکتا --	----	ਬਿਨੁ ਜਿਹਵਾ ਕਹਾ ਕੋ ਬਕਤਾ ॥
بِنُ سّرونا کہا کو سُنتا --	----	ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥
بِنُ نیتّرا کہا کو پیکھےَ --	----	ਬਿਨੁ ਨੇਤ੍ਰਾ ਕਹਾ ਕੋ ਪੇਖੈ ॥
نام بِنا نرُ کہی ن لیکھےَ --2--	----	ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥

بِنُ بِدیا کہا کوئی پنّڈِت -- ---- ਬਿਨੁ ਬਿਦਿਆ ਕਹਾ ਕੋਈ ਪੰਡਿਤ ॥

بِنُ امرے کَیسے راج منّڈِت -- ---- ਬਿਨੁ ਅਮਰੈ ਕੈਸੇ ਰਾਜ ਮੰਡਿਤ ॥

بِنُ بُوجھے کہا منُ ٹھہرانا -- ---- ਬਿਨੁ ਬੂਝੇ ਕਹਾ ਮਨੁ ਠਹਰਾਨਾ ॥

نام بِنا سبھُ جگُ بئُرانا --3-- ---- ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥

بِنُ بَیراگ کہا بَیراگی -- ---- ਬਿਨੁ ਬੈਰਾਗ ਕਹਾ ਬੈਰਾਗੀ ॥

بِنُ ہءُ تیاگِ کہا کوئُو تیاگی -- ---- ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥

بِنُ بسِ پنّچ کہا من چُورے -- ---- ਬਿਨੁ ਬਸਿ ਪੰਚ ਕਹਾ ਮਨ ਚੂਰੇ ॥

نام بِنا سد سد ہی جھُورے --4-- ---- ਨਾਮ ਬਿਨਾ ਸਦ ਸਦ ਹੀ ਝੂਰੇ ॥੪॥

بِنُ گُر دِیکھِیا کَیسے گِیانُ -- ---- ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥

بِنُ پیکھے کہُ کَیسو دھِیانُ -- ---- ਬਿਨੁ ਪੇਖੇ ਕਹੁ ਕੈਸੋ ਧਿਆਨੁ ॥

بِنُ بھےَ کتھنی سرب بِکار -- ---- ਬਿਨੁ ਭੈ ਕਥਨੀ ਸਰਬ ਬਿਕਾਰ ॥

کہُ نانک در کا بیچار --5--6--19-- ---- ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥

بھَیرءُ مہلا[1] 5 -- | محلا[1]- ---- ਭੈਰਉ ਮਹਲਾ ੫ ॥

ہئُمے روگُ مانُکھ کءُ دِینا -- ---- ਹਉਮੈ ਰੋਗੁ ਮਾਨੁਖ ਕਉ ਦੀਨਾ ॥

کام روگِ مَیگلُ بسِ لِینا -- ---- ਕਾਮ ਰੋਗਿ ਮੈਗਲੁ ਬਸਿ ਲੀਨਾ ॥

دِرسٹِ روگِ پچ مُءے پتنّگا -- ---- ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥

ناد روگِ کھپ گئے کُرنّگا --1-- ---- ਨਾਦ ਰੋਗਿ ਖਪਿ ਗਏ ਕੁਰੰਗਾ ॥੧॥

جو جو دِسے سو سو روگی -- ---- ਜੋ ਜੋ ਦੀਸੈ ਸੋ ਸੋ ਰੋਗੀ ॥

روگ رہت میرا ستِگُرُ جوگی --1-- رہاءُ --	----	ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
جِہوا روگِ مِینُ گرسِیانو --	----	ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
باسن روگِ بھورُ بِنسانو --	----	ਬਾਸਨ ਰੋਗਿ ਭਵਰੁ ਬਿਨਸਾਨੋ ॥
ہیت روگ کا سگل سنّسارا --	----	ਹੇਤ ਰੋਗ ਕਾ ਸਗਲ ਸੰਸਾਰਾ ॥
ترِبِدھِ روگ مہِ بدھے بِکارا --2--	----	ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥
روگے مرتا روگے جنمےَ --	----	ਰੋਗੇ ਮਰਤਾ ਰੋਗੇ ਜਨਮੈ ॥
روگے پھِرِ پھِرِ جونی بھرمےَ --	----	ਰੋਗੇ ਫਿਰਿ ਫਿਰਿ ਜੋਨੀ ਭਰਮੈ ॥
روگ بنّدھ رہنُ رتی ن پاوےَ --	----	ਰੋਗ ਬੰਧ ਰਹਨੁ ਰਤੀ ਨ ਪਾਵੈ ॥
بِنُ ستِگُر روگُ کتہِ ن جاوےَ --3--	Page# [1141]	ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
پاربرّہمِ جِسُ کینی دئِیا --	----	ਪਾਰਬ੍ਰਹਮਿ ਜਿਸੁ ਕੀਨੀ ਦਇਆ ॥
باہ پکڑِ روگہُ کڈھِ لئِیا --	----	ਬਾਹ ਪਕੜਿ ਰੋਗਹੁ ਕਢਿ ਲਇਆ ॥
ٹوٹے بنّدھن سادھسنّگُ پائِیا --	----	ਤੂਟੇ ਬੰਧਨ ਸਾਧਸੰਗੁ ਪਾਇਆ ॥
کہُ نانک گُرِ روگُ مِٹائِیا --20--7--4--	----	ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
چیتِ آوےَ تاں مہا اننّد --	----	ਚੀਤਿ ਆਵੈ ਤਾਂ ਮਹਾ ਅਨੰਦ ॥
چیتِ آوےَ تاں سبھِ دُکھ بھنّج --	----	ਚੀਤਿ ਆਵੈ ਤਾਂ ਸਭਿ ਦੁਖ ਭੰਜ ॥
چیتِ آوےَ تاں سردھا پُوری --	----	ਚੀਤਿ ਆਵੈ ਤਾਂ ਸਰਧਾ ਪੂਰੀ ॥

چِیتِ آوےَ تاں کبہِ ن جھُوری --1-- ---- ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥

انّترِ رام راۓِ پ٘رگٹے آۓِ -- ---- ਅੰਤਰਿ ਰਾਮ ਰਾਇ ਪ੍ਰਗਟੇ ਆਇ ॥

گُرِ پُورےَ دِئیِو رنّگُ لاۓِ --1-- رہاۓُ -- ---- ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥

چِیتِ آوےَ تاں سرب کو راجا -- ---- ਚੀਤਿ ਆਵੈ ਤਾਂ ਸਰਬ ਕੋ ਰਾਜਾ ॥

چِیتِ آوےَ تاں پُورے کاجا -- ---- ਚੀਤਿ ਆਵੈ ਤਾਂ ਪੂਰੇ ਕਾਜਾ ॥

چِیتِ آوےَ تاں رنّگِ گُلال -- ---- ਚੀਤਿ ਆਵੈ ਤਾਂ ਰੰਗਿ ਗੁਲਾਲ ॥

چِیتِ آوےَ تاں سدا نِہال --2-- ---- ਚੀਤਿ ਆਵੈ ਤਾਂ ਸਦਾ ਨਿਹਾਲ ॥੨॥

چِیتِ آوےَ تاں سد دھنونّتا -- ---- ਚੀਤਿ ਆਵੈ ਤਾਂ ਸਦ ਧਨਵੰਤਾ ॥

چِیتِ آوےَ تاں سد نِبھرنّتا -- ---- ਚੀਤਿ ਆਵੈ ਤਾਂ ਸਦ ਨਿਭਰੰਤਾ ॥

چِیتِ آوےَ تاں سبھِ رنّگ ماݨے -- ---- ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥

چِیتِ آوےَ تاں چُوکی کاݨے --3-- ---- ਚੀਤਿ ਆਵੈ ਤਾਂ ਚੂਕੀ ਕਾਣੇ ॥੩॥

چِیتِ آوےَ تاں سہج گھرُ پائِیا -- ---- ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥

چِیتِ آوےَ تاں سُنّنِ سمائِیا -- ---- ਚੀਤਿ ਆਵੈ ਤਾਂ ਸੁੰਨਿ ਸਮਾਇਆ ॥

چِیتِ آوےَ سد کِیرتنُ کرتا -- ---- ਚੀਤਿ ਆਵੈ ਸਦ ਕੀਰਤਨੁ ਕਰਤਾ ॥

منُ مانِیا نانک بھگونّتا --4--8--21-- ---- ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥

بھَیرۓُ مہلا[1] 5 -- | [1]محلا- ---- ਭੈਰਉ ਮਹਲਾ ੫ ॥

باپُ ہمارا سد چرنّجِیوی -- ---- ਬਾਪੁ ਹਮਾਰਾ ਸਦ ਚਰੰਜੀਵੀ ॥

بھائی ہمارے سد ہی جِیوی -- ---- ਭਾਈ ਹਮਾਰੇ ਸਦ ਹੀ ਜੀਵੀ ॥

مِیت ہمارے سدا اِبناسی -- ---- ਮੀਤ ਹਮਾਰੇ ਸਦਾ ਅਬਿਨਾਸੀ ॥

کُٹنّبُ ہمارا نِج گھرِ واسی --1-- ---- ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥

ہم سُکھُ پائِیا تاں سبھِ سُہیلے -- ---- ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥

گُرِ پُورےَ پِتا سنّگِ میلے --1-- رہاءُ -- ---- ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥

منّدر میرے سبھ تے اُوچے -- ---- ਮੰਦਰ ਮੇਰੇ ਸਭ ਤੇ ਊਚੇ ॥

دیس میرے بیئنّت اپُوحھے -- ---- ਦੇਸ ਮੇਰੇ ਬੇਅੰਤ ਅਪੂਛੇ ॥

راجُ ہمارا سد ہی نِہچلُ -- ---- ਰਾਜੁ ਹਮਾਰਾ ਸਦ ਹੀ ਨਿਹਚਲੁ ॥

مالُ ہمارا اکھُوٹُ ابیچلُ --2-- ---- ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥

سوبھا میری سبھ جُگ انّترِ -- ---- ਸੋਭਾ ਮੇਰੀ ਸਭ ਜੁਗ ਅੰਤਰਿ ॥

باج ہماری تھان تھننّترِ -- ---- ਬਾਜ ਹਮਾਰੀ ਥਾਨ ਥਨੰਤਰਿ ॥

کِیرتِ ہمری گھرِ گھرِ ہوئی -- ---- ਕੀਰਤਿ ਹਮਰੀ ਘਰਿ ਘਰਿ ਹੋਈ ॥

بھگتِ ہماری سبھنی لوئی --3-- ---- ਭਗਤਿ ਹਮਾਰੀ ਸਭਨੀ ਲੋਈ ॥੩॥

پِتا ہمارے پرّگٹے ماجھ -- ---- ਪਿਤਾ ਹਮਾਰੇ ਪ੍ਰਗਟੇ ਮਾਝ ॥

پِتا پُوت رلِ کِینی سانْجھ -- ---- ਪਿਤਾ ਪੂਤ ਰਲਿ ਕੀਨੀ ਸਾਂਝ ॥

کہُ نانک جءُ پِتا تِینے -- ---- ਕਹੁ ਨਾਨਕ ਜਉ ਪਿਤਾ ਪਤੀਨੇ ॥

پِتا پُوت اکےَ رنّگِ لِینے ---- ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥

--22--9--4--

بھَیرءُ مہلا[1] 5 -- | [1]محلا- ---- ਭੈਰਉ ਮਹਲਾ ੫ ॥

نِروَیر پُرکھ سِتگُر پرّبھ داتے -- ---- ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥

ہم اپرادھی تُمہّ بکھساتے[1] -- | [1]بخشاتے- ---- ਹਮ ਅਪਰਾਧੀ ਤੁਮ੍ਹ ਬਖਸਾਤੇ ॥

جِسُ پاپی کءُ ملے ن ڈھوئی --	----	ਜਿਸੁ ਪਾਪੀ ਕਉ ਮਿਲੈ ਨ ਢੋਈ ॥
سرنِ آوے تاں نِرملُ ہوئی --1--	----	ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
سُکھُ پائِیا ستِگُرو مناءِ --	----	ਸੁਖੁ ਪਾਇਆ ਸਤਿਗੁਰੂ ਮਨਾਇ ॥
سبھ پھل پائے گُرو دھِیاءِ --1-- رہاءُ --	----	ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥
پاربّرہم ستِگُر آدیسُ --	----	ਪਾਰਬ੍ਰਹਮ ਸਤਿਗੁਰ ਆਦੇਸੁ ॥
منُ تنُ تیرا سبھُ تیرا دیسُ --	----	ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥
چُوکا پڑدا تاں ندری آئیا --	----	ਚੁਕਾ ਪੜਦਾ ਤਾਂ ਨਦਰੀ ਆਇਆ ॥
کھسمُ[1] تُوہے سبھنا کے رائِیا --2-- | [1] خصمُ-	----	ਖਸਮੁ ਤੂਹੈ ਸਭਨਾ ਕੇ ਰਾਇਆ ॥੨॥
تِسُ بھاݨا سُوکے کاسٹ ہریا --	----	ਤਿਸੁ ਭਾਣਾ ਸੂਕੇ ਕਾਸਟ ਹਰਿਆ ॥
تِسُ بھاݨا تاں تھل سِر سریا --	----	ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥
تِسُ بھاݨا تاں سبھِ پھل پائے --	----	ਤਿਸੁ ਭਾਣਾ ਤਾਂ ਸਭਿ ਫਲ ਪਾਏ ॥
چِنّت گئی لگِ ستِگُر پائے --3--	----	ਚਿੰਤ ਗਈ ਲਗਿ ਸਤਿਗੁਰ ਪਾਏ ॥੩॥
ہرامکھور[1] نِرگُݨ کءُ تُوٹھا -- | [1] حرامکھور-	----	ਹਰਾਮਖੋਰ ਨਿਰਗੁਣ ਕਉ ਤੂਠਾ ॥
منُ تنُ سیِتلُ منِ انّمرِتُ وُوٹھا --	Page# [1142]	ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥
پاربّرہم گُر بھئے دئِیالا --	----	ਪਾਰਬ੍ਰਹਮ ਗੁਰ ਭਏ ਦਇਆਲਾ ॥
نانک داس دیکھِ بھئے نِہالا --23--10--4--	----	ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥
بھَیرءُ مہلا[1] 5 -- | [1] محلا-	----	ਭੈਰਉ ਮਹਲਾ ੫ ॥

ستِگُر میرا بیمُہتاجُ --	----	ਸਤਿਗੁਰ ਮੇਰਾ ਬੇਮੁਹਤਾਜੁ ॥
ستِگُر میرے سچا ساجُ --	----	ਸਤਿਗੁਰ ਮੇਰੇ ਸਚਾ ਸਾਜੁ ॥
ستِگُر میرا سبھس کا داتا --	----	ਸਤਿਗੁਰੁ ਮੇਰਾ ਸਭਸ ਕਾ ਦਾਤਾ ॥
ستِگُر میرا پُرکھُ بِدھاتا --1--	----	ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥
گُر جَیسا ناہی کو دیو --	----	ਗੁਰ ਜੈਸਾ ਨਾਹੀ ਕੋ ਦੇਵ ॥
جِسُ مستکِ بھاگُ سُ لاگا سیو --1-- رہاءُ --	----	ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
ستِگُر میرا سرب پرتپالے --	----	ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
ستِگُر میرا مارِ جیوالے --	----	ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ستِگُر میرے کی وڈِیائی --	----	ਸਤਿਗੁਰ ਮੇਰੇ ਕੀ ਵਡਿਆਈ ॥
پرگٹُ بھئی ہے سبھنی تھائی --2--	----	ਪ੍ਰਗਟੁ ਭਈ ਹੈ ਸਭਨੀ ਥਾਈ ॥੨॥
ستِگُر میرا تانُ نِتانُ --	----	ਸਤਿਗੁਰੁ ਮੇਰਾ ਤਾਣੁ ਨਿਤਾਣੁ ॥
ستِگُر میرا گھرِ دِیبانُ --	----	ਸਤਿਗੁਰੁ ਮੇਰਾ ਘਰਿ ਦੀਬਾਣੁ ॥
ستِگُر کے ہءُ سد بلِ جائیا --	----	ਸਤਿਗੁਰ ਕੈ ਹਉ ਸਦ ਬਲਿ ਜਾਇਆ ॥
پرگٹُ مارگُ جِنِ کرِ دِکھلائیا --3--	----	ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥
جِنِ گر سیوِیا تِسُ بھءُ ن بیاپے --	----	ਜਿਨਿ ਗੁਰ ਸੇਵਿਆ ਤਿਸੁ ਭਉ ਨ ਬਿਆਪੈ ॥
جِنِ گُرُ سیوِیا تِسُ دُکھُ ن سنّتاپے --	----	ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
نانک سودھے سِنمرِت بید --	----	ਨਾਨਕ ਸੋਧੇ ਸਿੰਮ੍ਰਿਤਿ ਬੇਦ ॥
پاربرہم گُر ناہی بھید --4--11--24--	----	ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥

بھَیرءُ مہلا[1] 5 --	محلا[1]-	----	ਭੈਰਉ ਮਹਲਾ ੫ ॥
نامُ لَیت منُ پرگٹُ بھِئیا --	----	ਨਾਮੁ ਲੈਤ ਮਨੁ ਪਰਗਟੁ ਭਇਆ ॥
نامُ لَیت پاپُ تن تے گِئیا --	----	ਨਾਮੁ ਲੈਤ ਪਾਪੁ ਤਨ ਤੇ ਗਇਆ ॥
نامُ لَیت سگل پُربائِیا --	----	ਨਾਮੁ ਲੈਤ ਸਗਲ ਪੁਰਬਾਇਆ ॥
نامُ لَیت اٹھسٹھِ مجنائِیا --1--	----	ਨਾਮੁ ਲੈਤ ਅਠਸਠਿ ਮਜਨਾਇਆ ॥੧॥
تیرتھُ ہمرا ہرِ کو نامُ --	----	ਤੀਰਥੁ ਹਮਰਾ ਹਰਿ ਕੋ ਨਾਮੁ ॥
گُرِ اُپدیسیا تتُ گیانُ --1-- رہاءُ --	----	ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ ॥
نامُ لَیت دُکھُ دوُرِ پرانا --	----	ਨਾਮੁ ਲੈਤ ਦੁਖੁ ਦੂਰਿ ਪਰਾਨਾ ॥
نامُ لَیت اتِ موُڑ سُگیانا --	----	ਨਾਮੁ ਲੈਤ ਅਤਿ ਮੂੜ ਸੁਗਿਆਨਾ ॥
نامُ لَیت پرگٹِ اُجیارا --	----	ਨਾਮੁ ਲੈਤ ਪਰਗਟਿ ਉਜੀਆਰਾ ॥
نامُ لَیت چھُٹے جنّجارا[1] --2--	زنّجارا[1]-	----	ਨਾਮੁ ਲੈਤ ਛੁਟੇ ਜੰਜਾਰਾ ॥੨॥
نامُ لَیت جمُ نیڑِ ن آوے --	----	ਨਾਮੁ ਲੈਤ ਜਮੁ ਨੇੜਿ ਨ ਆਵੈ ॥
نامُ لَیت درگہ سُکھُ پاوے --	----	ਨਾਮੁ ਲੈਤ ਦਰਗਹ ਸੁਖੁ ਪਾਵੈ ॥
نامُ لَیت پ٘ربھُ کہے ساباسِ --	----	ਨਾਮੁ ਲੈਤ ਪ੍ਰਭੁ ਕਹੈ ਸਾਬਾਸਿ ॥
نامُ ہماری ساچی راسِ --3--	----	ਨਾਮੁ ਹਮਾਰੀ ਸਾਚੀ ਰਾਸਿ ॥੩॥
گُرِ اُپدیسُ کہِئو اِہُ سارُ --	----	ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥
ہرِ کیِرتِ من نامُ ادھارُ --	----	ਹਰਿ ਕੀਰਤਿ ਮਨ ਨਾਮੁ ਅਧਾਰੁ ॥
نانک اُدھرے نام پُنہچار --	----	ਨਾਨਕ ਉਧਰੇ ਨਾਮ ਪੁਨਹਚਾਰ ॥
اورِ کرم لوکہ پتیِیار --4--12--25--	----	ਅਵਰਿ ਕਰਮ ਲੋਕਹ ਪਤੀਆਰ ॥੪॥੧੨॥੨੫॥

بھَیرءُ مہلا[1] 5 ــ ــ | [1]محلا ــ	----	ਭੈਰਉ ਮਹਲਾ ੫ ॥
نمسکار تا کءُ لکھ بار ــ ــ	----	ਨਮਸਕਾਰ ਤਾ ਕਉ ਲਖ ਬਾਰ ॥
اِہُ منُ دِجےَ تا کءُ وارِ ــ ــ	----	ਇਹੁ ਮਨੁ ਦੀਜੈ ਤਾ ਕਉ ਵਾਰਿ ॥
سِمرنِ تا کےَ مِٹہِ سنّتاپ ــ ــ	----	ਸਿਮਰਨਿ ਤਾ ਕੈ ਮਿਟਹਿ ਸੰਤਾਪ ॥
ہوءِ اننّدُ ن وِیاپہِ تاپ ــ ــ1ــ ــ	----	ਹੋਇ ਅਨੰਦੁ ਨ ਵਿਆਪਹਿ ਤਾਪ ॥੧॥
اَیسو ہِیرا نِرمل نام ــ ــ	----	ਐਸੋ ਹੀਰਾ ਨਿਰਮਲ ਨਾਮ ॥
جاسُ جپت پوُرن سبھِ کام ــ ــ1ــ ــ رہاءُ ــ ــ	----	ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥
جا کی دِرسٹِ دُکھ ڈیرا ڈھہےَ ــ ــ	----	ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥
انّمرِت نامُ سِیتلُ منِ گہےَ ــ ــ	----	ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥
انِک بھگت جا کے چرن پوُجاری ــ ــ	----	ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥
سگل منورتھ پوُرنہاری ــ ــ2ــ ــ	----	ਸਗਲ ਮਨੋਰਥ ਪੂਰਨਹਾਰੀ ॥੨॥
کھِن مہِ اُوݨے سُبھر بھرِیا ــ ــ	----	ਖਿਨ ਮਹਿ ਊਣੇ ਸੁਭਰ ਭਰਿਆ ॥
کھِن مہِ سوُکے کینے ہرِیا ــ ــ	----	ਖਿਨ ਮਹਿ ਸੂਕੇ ਕੀਨੇ ਹਰਿਆ ॥
کھِن مہِ نِتھاوے کءُ دِینو تھانُ ــ ــ	----	ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥
کھِن مہِ نِماݨے کءُ دِینو مانُ ــ ــ3ــ ــ	----	ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥
سبھ مہِ ایکُ رہِیا بھرپوُرا ــ ــ	----	ਸਭ ਮਹਿ ਏਕੁ ਰਹਿਆ ਭਰਪੂਰਾ ॥
سو جاپےَ جِسُ ستِگُرُ پوُرا ــ ــ	Page# [1143]	ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥
ہرِ کیِرتنُ تا کو آدھارُ ــ ــ	----	ਹਰਿ ਕੀਰਤਨੁ ਤਾ ਕੋ ਆਧਾਰੁ ॥

کہُ نانکً جِسُ آپِ دئِیارُ --4--13--26--	----	ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
موہِ دُہاگنِ آپِ سِیگاری --	----	ਮੋਹਿ ਦੁਹਾਗਨਿ ਆਪਿ ਸੀਗਾਰੀ ॥
رُوپ رنّگ دے نامِ سواری --	----	ਰੂਪ ਰੰਗ ਦੇ ਨਾਮਿ ਸਵਾਰੀ ॥
مِٹِئو دُکھُ ارُ سگل سنّتاپ --	----	ਮਿਟਿਓ ਦੁਖੁ ਅਰੁ ਸਗਲ ਸੰਤਾਪ ॥
گُر ہوئے میرے مائی باپ --1--	----	ਗੁਰ ਹੋਏ ਮੇਰੇ ਮਾਈ ਬਾਪ ॥੧॥
سکھی سہیری میرےَ گرّستِ انّد --	----	ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥
کرِ کِرپا بھیٹے موہِ کنّت --1-- رہاءُ --	----	ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥
تپتِ بُجھی پُورن سبھ آسا --	----	ਤਪਤਿ ਬੁਝੀ ਪੂਰਨ ਸਭ ਆਸਾ ॥
مٹے انّدھیر بھئے پرگاسا --	----	ਮਿਟੇ ਅੰਧੇਰ ਭਏ ਪਰਗਾਸਾ ॥
انہد سبد اچرج بِسماد --	----	ਅਨਹਦ ਸਬਦ ਅਚਰਜ ਬਿਸਮਾਦ ॥
گُرُ پُورا پُورا پرساد --2--	----	ਗੁਰੁ ਪੂਰਾ ਪੂਰਾ ਪਰਸਾਦ ॥੨॥
جا کءُ پرّگٹ بھئے گوپال --	----	ਜਾ ਕਉ ਪ੍ਰਗਟ ਭਏ ਗੋਪਾਲ ॥
تا کےَ درسنِ سدا نِہال --	----	ਤਾ ਕੈ ਦਰਸਨਿ ਸਦਾ ਨਿਹਾਲ ॥
سرب گُنا تا کےَ بہُتُ نِدھان --	----	ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥
جا کءُ ستِگُرِ دِیئو نامُ --3--	----	ਜਾ ਕਉ ਸਤਿਗੁਰਿ ਦੀਓ ਨਾਮੁ ॥੩॥
جا کءُ بھیٹِئو ٹھاکُرُ اپنا --	----	ਜਾ ਕਉ ਭੇਟਿਓ ਠਾਕੁਰੁ ਅਪਨਾ ॥
منُ تنُ سِیتلُ ہرِ ہرِ جپنا --	----	ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥

کہُ نانک جو جن پّربھ بھاۓ --	----	ਕਹੁ ਨਾਨਕ ਜੋ ਜਨ ਪ੍ਰਭ ਭਾਏ ॥
تا کی رینُ بِرلا کو پاۓ --27--14--4--	----	ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥
بھَیرءُ مہلا[1] 5 -- | مہلا[1]-	----	ਭੈਰਉ ਮਹਲਾ ੫ ॥
چِتوت پاپ ن آلکُ آوے --	----	ਚਿਤਵਤ ਪਾਪ ਨ ਆਲਕੁ ਆਵੈ ॥
بیسُیا بھجت کُچھ نہ سرماوے --	----	ਬੇਸੁਆ ਭਜਤ ਕਿਛੁ ਨਹ ਸਰਮਾਵੈ ॥
سارو دِنسُ مجُوری[1] کرے -- | مزدوری[1]-	----	ਸਾਰੋ ਦਿਨਸੁ ਮਜੂਰੀ ਕਰੈ ॥
ہرِ سمرن کی ویلا بجر سِرِ پرے --1--	----	ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥
مائِیا لگِ بھُولو سنّسارُ --	----	ਮਾਇਆ ਲਗਿ ਭੂਲੋ ਸੰਸਾਰੁ ॥
آپِ بھُلائِیا بھُلاونہارے راچِ رہِیا بِرتھا بِہُار --1-- رہاءُ --	----	ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥
پیکھت مائِیا رنّگ بِہاءِ --	----	ਪੇਖਤ ਮਾਇਆ ਰੰਗ ਬਿਹਾਇ ॥
گڑبڑ کرے کئُڈی رنّگُ لاءِ --	----	ਗੜਬੜ ਕਰੈ ਕਉਡੀ ਰੰਗੁ ਲਾਇ ॥
انّدھ بِہُار بنّدھ منُ دھاوے --	----	ਅੰਧ ਬਿਉਹਾਰ ਬੰਧ ਮਨੁ ਧਾਵੈ ॥
کرنَیہارُ ن جیء مہِ آوے --2--	----	ਕਰਣੈਹਾਰੁ ਨ ਜੀਅ ਮਹਿ ਆਵੈ ॥੨॥
کرت کرت اِو ہی دُکھُ پائِیا --	----	ਕਰਤ ਕਰਤ ਇਵ ਹੀ ਦੁਖੁ ਪਾਇਆ ॥
پُورن ہوت ن کارج مائِیا --	----	ਪੂਰਨ ਹੋਤ ਨ ਕਾਰਜ ਮਾਇਆ ॥
کامِ کرودھِ لوبھِ منُ لینا --	----	ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥
تڑپھِ مُویا جِءُ جل بِنُ مینا --3--	----	ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥

جِس کے راکھے ہوءِ ہرِ آپ --	----	ਜਿਸ ਕੇ ਰਾਖੇ ਹੋਇ ਹਰਿ ਆਪਿ ॥
ہرِ ہرِ نامُ سدا جپُ جاپ --	----	ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥
سادھسنّگِ ہرِ کے گُنّ گائیا --	----	ਸਾਧਸੰਗਿ ਹਰਿ ਕੇ ਗੁਣ ਗਾਇਆ ॥
نانک ستگُرُ پُورا پائیا --4--15--28--	----	ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
اپنْی دئِیا کرے سو پائے --	----	ਅਪਣੀ ਦਇਆ ਕਰੇ ਸੋ ਪਾਏ ॥
ہرِ کا نامُ مّنِ وسائے --	----	ਹਰਿ ਕਾ ਨਾਮੁ ਮੰਨਿ ਵਸਾਏ ॥
ساچ سبدُ ہِردے من ماہِ --	----	ਸਾਚ ਸਬਦੁ ਹਿਰਦੇ ਮਨ ਮਾਹਿ ॥
جنم جنم کے کِلوِکھ جاہِ --1--	----	ਜਨਮ ਜਨਮ ਕੇ ਕਿਲਵਿਖ ਜਾਹਿ ॥੧॥
رام نامُ جیء کو آدھارُ --	----	ਰਾਮ ਨਾਮੁ ਜੀਅ ਕੋ ਆਧਾਰੁ ॥
گُر پرسادِ جپہُ نت بھائی تارِ لئے ساگر سنّسارُ --1-- رہاءُ --	----	ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥
جِن کءُ لِکھِیا ہرِ ایہُ نِدھانُ --	----	ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥
سے جن درگہ پاوہِ مانُ --	----	ਸੇ ਜਨ ਦਰਗਹ ਪਾਵਹਿ ਮਾਨੁ ॥
سُوکھ سہج آننّد گُنّ گاءُ --	----	ਸੂਖ ਸਹਜ ਆਨੰਦ ਗੁਣ ਗਾਉ ॥
آگےَ ملےَ نِتھاوے تھاءُ --2--	----	ਆਗੈ ਮਿਲੈ ਨਿਥਾਵੇ ਥਾਉ ॥੨॥
جُگہ جُگنّترِ اِہُ تتُ سارُ --	----	ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥
ہرِ سمرنْ ساچا بیچارُ --	----	ਹਰਿ ਸਿਮਰਣੁ ਸਾਚਾ ਬੀਚਾਰੁ ॥
جِسُ لڑِ لاءِ لئے سو لاگے --	----	ਜਿਸੁ ਲੜਿ ਲਾਇ ਲਏ ਸੋ ਲਾਗੈ ॥

جنم جنم کا سوئِیا جاگے --3--	Page# [1144]	ਜਨਮ ਜਨਮ ਕਾ ਸੋਇਆ ਜਾਗੈ ॥੩॥
تیرے بھگت بھگتن کا آپِ --	----	ਤੇਰੇ ਭਗਤ ਭਗਤਨ ਕਾ ਆਪਿ ॥
اپنڑٰی مہِما آپے جاپِ --	----	ਅਪਣੀ ਮਹਿਮਾ ਆਪੇ ਜਾਪਿ ॥
جیء جنّت سبھِ تیرےَ ہاتھِ --	----	ਜੀਅ ਜੰਤ ਸਭਿ ਤੇਰੈ ਹਾਥਿ ॥
نانک کے پّربھ سد ہی ساتھِ --29--16--4--	----	ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
نامُ ہمارےَ انّترجامی --	----	ਨਾਮੁ ਹਮਾਰੈ ਅੰਤਰਜਾਮੀ ॥
نامُ ہمارےَ آوےَ کامی --	----	ਨਾਮੁ ਹਮਾਰੈ ਆਵੈ ਕਾਮੀ ॥
روٗمِ روٗمِ روِیا ہرِ نامُ --	----	ਰੋਮਿ ਰੋਮਿ ਰਵਿਆ ਹਰਿ ਨਾਮੁ ॥
ستِگُر پُورےَ کیِنو دانُ --1--	----	ਸਤਿਗੁਰ ਪੂਰੈ ਕੀਨੋ ਦਾਨੁ ॥੧॥
نامُ رتنُ میرےَ بھنّڈار --	----	ਨਾਮੁ ਰਤਨੁ ਮੇਰੈ ਭੰਡਾਰ ॥
اگم اموٗلا اپر اپار --1-- رہاءُ --	----	ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥
نامُ ہمارےَ نِہچل دھنی --	----	ਨਾਮੁ ਹਮਾਰੈ ਨਿਹਚਲ ਧਨੀ ॥
نام کی مہِما سبھ مہِ بنی --	----	ਨਾਮ ਕੀ ਮਹਿਮਾ ਸਭ ਮਹਿ ਬਨੀ ॥
نامُ ہمارےَ پُورا ساہُ --	----	ਨਾਮੁ ਹਮਾਰੈ ਪੂਰਾ ਸਾਹੁ ॥
نامُ ہمارےَ بیپرواہُ --2--	----	ਨਾਮੁ ਹਮਾਰੈ ਬੇਪਰਵਾਹੁ ॥੨॥
نامُ ہمارےَ بھوجن بھاءُ --	----	ਨਾਮੁ ਹਮਾਰੈ ਭੋਜਨ ਭਾਉ ॥
نامُ ہمارے من کا سُیاءُ --	----	ਨਾਮੁ ਹਮਾਰੇ ਮਨ ਕਾ ਸੁਆਉ ॥

نامُ ن وِسرےَ سنّت پرّسادِ --	----	ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥
نامُ لَیت انہد پوُرے ناد --3--	----	ਨਾਮੁ ਲੈਤ ਅਨਹਦ ਪੂਰੇ ਨਾਦ ॥੩॥
پرّبھ کِرپا تے نامُ ن ءُ نِدھِ پائی --	----	ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥
گُر کِرپا تے نام سِ ءُ بنِ آئی --	----	ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥
دھنونّتے سیئی پردھان --	----	ਧਨਵੰਤੇ ਸੇਈ ਪਰਧਾਨ ॥
نانک جا کےَ نامُ نِدھان --30--17--4--	----	ਨਾਨਕ ਜਾ ਕੈ ਨਾਮੁ ਨਿਧਾਨ ॥੪॥੧੭॥੩੦॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
توُ میرا پِتا توُہےَ میرا ماتا --	----	ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥
توُ میرے جیء پرّان سُکھداتا --	----	ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
توُ میرا ٹھاکُرُ ہءُ داسُ تیرا --	----	ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥
تُجھ بِنُ اورُ نہی کو میرا --1--	----	ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥
کرِ کِرپا کرہُ پرّبھ داتِ --	----	ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥
تُمھّری اُستتِ کرءُ دِن راتِ --1-- رہاءُ --	----	ਤੁਮ੍ਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥
ہم تیرے جنّت توُ بجاونہارا --	----	ਹਮ ਤੇਰੇ ਜੰਤ ਤੂ ਬਜਾਵਨਹਾਰਾ ॥
ہم تیرے بِھکھاری دانُ دیہِ داتارا --	----	ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥
تءُ پرسادِ رنّگ رس مانے --	----	ਤਉ ਪਰਸਾਦਿ ਰੰਗ ਰਸ ਮਾਣੇ ॥
گھٹ گھٹ انّترِ تُمہِ سمانے --2--	----	ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥

تُمّہری کِرپا تے جپِیۓَ ناءُ --	----	ਤੁਮ੍ਹਰੀ ਕ੍ਰਿਪਾ ਤੇ ਜਪੀਐ ਨਾਉ ॥
سادھسنّگِ تُمرے گُݨ گاءُ --	----	ਸਾਧਸੰਗਿ ਤੁਮਰੇ ਗੁਣ ਗਾਉ ॥
تُمّہری دئِیا تے ہوءِ درد بِناسُ --	----	ਤੁਮ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥
تُمری مِئیا تے کمل بِگاسُ --3--	----	ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥
ہءُ بلِہارِ جاءُ گُردیو --	----	ਹਉ ਬਲਿਹਾਰਿ ਜਾਉ ਗੁਰਦੇਵ ॥
سپھل درسنُ جا کی نِرمل سیو --	----	ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥
دئِیا کرہُ ٹھاکُر پرّبھ میرے --	----	ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥
گُݨ گاوےَ نانکُ نِت تیرے --4--18--31--	----	ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
سبھ تے اُوچ جا کا دربارُ --	----	ਸਭ ਤੇ ਊਚ ਜਾ ਕਾ ਦਰਬਾਰੁ ॥
سدا سدا تا کءُ جوہارُ --	----	ਸਦਾ ਸਦਾ ਤਾ ਕਉ ਜੋਹਾਰੁ ॥
اُوچے تے اُوچا جا کا تھان --	----	ਊਚੇ ਤੇ ਊਚਾ ਜਾ ਕਾ ਥਾਨ ॥
کوٹِ اگھا مِٹہِ ہرِ نام --1--	----	ਕੋਟਿ ਅਘਾ ਮਿਟਹਿ ਹਰਿ ਨਾਮ ॥੧॥
تِسُ سرݨائی سدا سُکھُ ہوءِ --	----	ਤਿਸੁ ਸਰਣਾਈ ਸਦਾ ਸੁਖੁ ਹੋਇ ॥
کرِ کِرپا جا کءُ میلےَ سوءِ --1-- رہاءُ --	----	ਕਰਿ ਕਿਰਪਾ ਜਾ ਕਉ ਮੇਲੈ ਸੋਇ ॥੧॥ ਰਹਾਉ ॥
جا کے کرتب لکھے ن جاہِ --	----	ਜਾ ਕੇ ਕਰਤਬ ਲਖੇ ਨ ਜਾਹਿ ॥
جا کا بھرواسا سبھ گھٹ ماہِ --	----	ਜਾ ਕਾ ਭਰਵਾਸਾ ਸਭ ਘਟ ਮਾਹਿ ॥
پرّگٹ بھِئیا سادھُو کےَ سنّگِ --	----	ਪ੍ਰਗਟ ਭਇਆ ਸਾਧੂ ਕੈ ਸੰਗਿ ॥

بھگت ارادھِ اندِنُ رنّگِ --2--	----	ਭਗਤ ਅਰਾਧਹਿ ਅਨਦਿਨੁ ਰੰਗਿ ॥੨॥
دیدے توٹِ نہی بھنڈّار --	----	ਦੇਦੇ ਤੋਟਿ ਨਹੀ ਭੰਡਾਰ ॥
کھِن مہِ تھاپِ اُتھاپنہار --	----	ਖਿਨ ਮਹਿ ਥਾਪਿ ਉਥਾਪਨਹਾਰ ॥
جا کا ہُکمُ[1] ن میٹےَ کوءِ -- | [1]حُکمُ-	----	ਜਾ ਕਾ ਹੁਕਮੁ ਨ ਮੇਟੈ ਕੋਇ ॥
سِرِ پاتِساہا[1] ساچا سوءِ --3-- | [1]پاتِشاہا-	----	ਸਿਰਿ ਪਾਤਿਸਾਹਾ ਸਾਚਾ ਸੋਇ ॥੩॥
جِس کی اوٹ تسےَ کی آسا --	----	ਜਿਸ ਕੀ ਓਟ ਤਿਸੈ ਕੀ ਆਸਾ ॥
دُکھُ سُکھُ ہمرا تِس ہی پاسا --	----	ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥
راکھِ لینو سبھُ جن کا پڑدا --	Page# [1145]	ਰਾਖਿ ਲੀਨੋ ਸਭੁ ਜਨ ਕਾ ਪੜਦਾ ॥
نانکُ تِس کی اُستتِ کردا --4--19--32--	----	ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
رووݨہاری روجُ[1] بنائِیا -- | [1]روزُ-	----	ਰੋਵਨਹਾਰੀ ਰੋਜੁ ਬਨਾਇਆ ॥
بلن برتن کءُ سنبنّدھُ چِتِ آئِیا --	----	ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥
بُوجھِ بیَراگُ کرے جے کوءِ --	----	ਬੂਝਿ ਬੈਰਾਗੁ ਕਰੇ ਜੇ ਕੋਇ ॥
جنم مرݨ پھِرِ سوگُ ن ہوءِ --1--	----	ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥
بِکھِیا کا سبھُ دھنّدھُ پسارُ --	----	ਬਿਖਿਆ ਕਾ ਸਭੁ ਧੰਧੁ ਪਸਾਰੁ ॥
وِرلےَ کینو نام ادھارُ --1-- رہاءُ --	----	ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥
ترِبدھِ مائِیا رہی بِیاپِ --	----	ਤ੍ਰਿਬਿਧਿ ਮਾਇਆ ਰਹੀ ਬਿਆਪਿ ॥
جو لپٹانو تِس دُوکھ سنّتاپ --	----	ਜੋ ਲਪਟਾਨੋ ਤਿਸੁ ਦੂਖ ਸੰਤਾਪ ॥

سُکھ ناہی بِن نام دھیاۓ --	----	ਸੁਖੁ ਨਾਹੀ ਬਿਨੁ ਨਾਮ ਧਿਆਏ ॥
نام نِدھانُ بڈبھاگی پاۓ --2--	----	ਨਾਮ ਨਿਧਾਨੁ ਬਡਭਾਗੀ ਪਾਏ ॥੨॥
سّوانگی سِءُ جو منُ رِیجھاوے --	----	ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥
سّواگِ اُتارِۓ پھِر پچھُتاوے --	----	ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥
میگھ کی چھائِیا جَیسے برتنہار --	----	ਮੇਘ ਕੀ ਛਾਇਆ ਜੈਸੇ ਬਰਤਨਹਾਰ ॥
تَیسو پرپنّچ موہ بِکار --3--	----	ਤੈਸੋ ਪਰਪੰਚੁ ਮੋਹ ਬਿਕਾਰ ॥੩॥
ایک وستُ جے پاوے کوءِ --	----	ਏਕ ਵਸਤੁ ਜੇ ਪਾਵੈ ਕੋਇ ॥
پُورن کاجُ تاہی کا ہوءِ --	----	ਪੂਰਨ ਕਾਜੁ ਤਾਹੀ ਕਾ ਹੋਇ ॥
گُر پّرسادِ جِن پائِیا نامُ --	----	ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥
نانک آئیا سو پروانُ --4--20--33--	----	ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
سنّت کی نِنّدا جونی بھونا --	----	ਸੰਤ ਕੀ ਨਿੰਦਾ ਜੋਨੀ ਭਵਨਾ ॥
سنّت کی نِنّدا روگی کرنا --	----	ਸੰਤ ਕੀ ਨਿੰਦਾ ਰੋਗੀ ਕਰਨਾ ॥
سنّت کی نِنّدا دُوکھ سہام --	----	ਸੰਤ ਕੀ ਨਿੰਦਾ ਦੂਖ ਸਹਾਮ ॥
ڈانُ دَیت نِنّدک کءُ جام --1--	----	ਡਾਨੁ ਦੈਤ ਨਿੰਦਕ ਕਉ ਜਾਮ ॥੧॥
سنّتسنّگِ کرہِ جو باد --	----	ਸੰਤਸੰਗਿ ਕਰਹਿ ਜੋ ਬਾਦ ॥
تِن نِنّدک ناہی کِچھُ ساد --1-- رہاءُ --	----	ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
بھگت کی نِنّدا کنّدھُ چھیداوے --	----	ਭਗਤ ਕੀ ਨਿੰਦਾ ਕੰਧੁ ਛੇਦਾਵੈ ॥
بھگت کی نِنّدا نرکُ بھُنّچاوے --	----	ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥

بھگت کی نِنّدا گربھ مہِ گلےَ --	----	ਭਗਤ ਕੀ ਨਿੰਦਾ ਗਰਭ ਮਹਿ ਗਲੈ ॥
بھگت کی نِنّدا راج تے ٹلےَ --2--	----	ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
نِنّدک کی گتِ کتہُو ناہِ --	----	ਨਿੰਦਕ ਕੀ ਗਤਿ ਕਤਹੁ ਨਾਹਿ ॥
آپِ بیِجِ آپے ہی کھاہِ --	----	ਆਪਿ ਬੀਜਿ ਆਪੇ ਹੀ ਖਾਹਿ ॥
چور جار جُوار تے بُرا --	----	ਚੋਰ ਜਾਰ ਜੁਆਰ ਤੇ ਬੁਰਾ ॥
اݨہودا بھارُ نِنّدکِ سِرِ دھرا --3--	----	ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
پاربرّہم کے بھگت نِروَیر --	----	ਪਾਰਬ੍ਰਹਮ ਕੇ ਭਗਤ ਨਿਰਵੈਰ ॥
سو نِسترےَ جو پُوجے پَیر --	----	ਸੋ ਨਿਸਤਰੈ ਜੋ ਪੂਜੈ ਪੈਰ ॥
آدِ پُرکھِ نِنّدکُ بھولائِیا --	----	ਆਦਿ ਪੁਰਖਿ ਨਿੰਦਕੁ ਭੋਲਾਇਆ ॥
نانک کِرتُ ن جاءِ مِٹائِیا --4--21--34--	----	ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
بھَیرءُ مہلا[1] 5 -- | [1]محلا	----	ਭੈਰਉ ਮਹਲਾ ੫ ॥
نامُ ہمارےَ بید ارُ ناد --	----	ਨਾਮੁ ਹਮਾਰੈ ਬੇਦ ਅਰੁ ਨਾਦ ॥
نامُ ہمارےَ پُورے کاج --	----	ਨਾਮੁ ਹਮਾਰੈ ਪੂਰੇ ਕਾਜ ॥
نامُ ہمارےَ پُوجا دیو --	----	ਨਾਮੁ ਹਮਾਰੈ ਪੂਜਾ ਦੇਵ ॥
نامُ ہمارےَ گُر کی سیو --1--	----	ਨਾਮੁ ਹਮਾਰੈ ਗੁਰ ਕੀ ਸੇਵ ॥੧॥
گُرِ پُورےَ دّرِڑِئو ہرِ نامُ --	----	ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥
سبھ تے اُوتمُ ہرِ ہرِ کامُ --1-- رہاءُ --	----	ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥
نامُ ہمارےَ مجن اِسنانُ --	----	ਨਾਮੁ ਹਮਾਰੈ ਮਜਨ ਇਸਨਾਨੁ ॥

نامُ ہمارےَ پُورن دانُ --	----	ਨਾਮੁ ਹਮਾਰੈ ਪੂਰਨ ਦਾਨੁ ॥
نامُ لَیت تے سگل پوِیت --	----	ਨਾਮੁ ਲੈਤ ਤੇ ਸਗਲ ਪਵੀਤ ॥
نامُ جپت میرے بھائی مِیت --2--	----	ਨਾਮੁ ਜਪਤ ਮੇਰੇ ਭਾਈ ਮੀਤ ॥੨॥
نامُ ہمارےَ سنُّݨ سنّجوگ --	----	ਨਾਮੁ ਹਮਾਰੈ ਸਉਣ ਸੰਜੋਗ ॥
نامُ ہمارےَ ترِپتِ سُبھوگ --	----	ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥
نامُ ہمارےَ سگل آچار --	----	ਨਾਮੁ ਹਮਾਰੈ ਸਗਲ ਆਚਾਰ ॥
نامُ ہمارےَ نِرمل بِئُہار --3--	----	ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥
جا کےَ منِ وسِیا پ٘ربھُ ایکُ --	----	ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥
سگل جنا کی ہرِ ہرِ ٹیک --	----	ਸਗਲ ਜਨਾ ਕੀ ਹਰਿ ਹਰਿ ਟੇਕ ॥
منِ تنِ نانک ہرِ گُݨ گاءُ --	----	ਮਨਿ ਤਨਿ ਨਾਨਕ ਹਰਿ ਗੁਣ ਗਾਉ ॥
سادھسنّگِ جِسُ دیوےَ ناءُ --35--22--4--	----	ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
بھَیرءُ مہلا 5 -- | محلا	----	ਭੈਰਉ ਮਹਲਾ ੫ ॥
نِردھن کءُ تُم دیوہُ دھنا --	Page# [1146]	ਨਿਰਧਨ ਕਉ ਤੁਮ ਦੇਵਹੁ ਧਨਾ ॥
انِک پاپ جاہِ نِرمل منا --	----	ਅਨਿਕ ਪਾਪ ਜਾਹਿ ਨਿਰਮਲ ਮਨਾ ॥
سگل منورتھ پُورن کام --	----	ਸਗਲ ਮਨੋਰਥ ਪੂਰਨ ਕਾਮ ॥
بھگت اپُنے کءُ دیوہُ نام --1--	----	ਭਗਤ ਅਪੁਨੇ ਕਉ ਦੇਵਹੁ ਨਾਮ ॥੧॥
سپھل سیوا گوپال راءِ --	----	ਸਫਲ ਸੇਵਾ ਗੋਪਾਲ ਰਾਇ ॥

کرن کراونہار سُیامی تا تے برِتھا کوءِ ن جاءِ --1-- رہاءُ --	----	ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥
روگی کا پّربھ کھنّڈہُ روگ --	----	ਰੋਗੀ ਕਾ ਪ੍ਰਭ ਖੰਡਹੁ ਰੋਗੁ ॥
دُکھیۓ کا مِٹاوہُ پّربھ سوگ --	----	ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥
نِتھاوے کءُ تُمّہ تھانِ بیَٹھاوہُ --	----	ਨਿਥਾਵੇ ਕਉ ਤੁਮ੍ ਥਾਨਿ ਬੈਠਾਵਹੁ ॥
داس اپنے کءُ بھگتی لاوہُ --2--	----	ਦਾਸ ਅਪਨੇ ਕਉ ਭਗਤੀ ਲਾਵਹੁ ॥੨॥
نِمانْڑے کءُ پّربھ دیتو مانُ --	----	ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥
مُوڑ مُگدھُ ہوءِ چتُر سُگِیانُ --	----	ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥
سگل بھئِیان کا بھءُ نسےَ --	----	ਸਗਲ ਭਇਆਨ ਕਾ ਭਉ ਨਸੈ ॥
جن اپنے کےَ ہرِ منِ بسےَ --3--	----	ਜਨ ਅਪਨੇ ਕੈ ਹਰਿ ਮਨਿ ਬਸੈ ॥੩॥
پاربّرہم پّربھ سُوکھ نِدھان --	----	ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥
تتُ گِیانُ ہرِ انّمرِت نام --	----	ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥
کرِ کرِپا سنّت ٹہلےَ لاۓ --	----	ਕਰਿ ਕਿਰਪਾ ਸੰਤ ਟਹਲੈ ਲਾਏ ॥
نانک سادھُو سنّگِ سماۓ --36--23--4--	----	ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
سنّت منّڈل مہِ ہرِ منِ وسے --	----	ਸੰਤ ਮੰਡਲ ਮਹਿ ਹਰਿ ਮਨਿ ਵਸੈ ॥
سنّت منّڈل مہِ دُرتُ سبھُ نسےَ --	----	ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥
سنّت منّڈل مہِ نِرمل رِیتِ --	----	ਸੰਤ ਮੰਡਲ ਮਹਿ ਨਿਰਮਲ ਰੀਤਿ ॥

سنتسنگِ ہوءِ ایک پریت --1--	----	ਸੰਤਸੰਗਿ ਹੋਇ ਏਕ ਪਰੀਤਿ ॥੧॥
سنّت منڈلُ تہا کا ناءُ --	----	ਸੰਤ ਮੰਡਲੁ ਤਹਾ ਕਾ ਨਾਉ ॥
پاربرّہم کیول گُݨ گاءُ --1-- رہاءُ --	----	ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
سنّت منڈل مہِ جنم مرݨُ رہے --	----	ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥
سنّت منڈل مہِ جمُ کِچھُو ن کہے --	----	ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥
سنتسنگِ ہوءِ نِرمل بانݨی --	----	ਸੰਤਸੰਗਿ ਹੋਇ ਨਿਰਮਲ ਬਾਣੀ ॥
سنّت منڈل مہِ نامُ وکھاݨی --2--	----	ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
سنّت منڈل کا نِہچل آسنُ --	----	ਸੰਤ ਮੰਡਲ ਕਾ ਨਿਹਚਲ ਆਸਨੁ ॥
سنّت منڈل مہِ پاپ بِناسنُ --	----	ਸੰਤ ਮੰਡਲ ਮਹਿ ਪਾਪ ਬਿਨਾਸਨੁ ॥
سنّت منڈل مہِ نِرمل کتھا --	----	ਸੰਤ ਮੰਡਲ ਮਹਿ ਨਿਰਮਲ ਕਥਾ ॥
سنتسنگِ ہئُمے دُکھ نسا --3--	----	ਸੰਤਸੰਗਿ ਹਉਮੈ ਦੁਖ ਨਸਾ ॥੩॥
سنّت منڈل کا نہی بِناسُ --	----	ਸੰਤ ਮੰਡਲ ਕਾ ਨਹੀ ਬਿਨਾਸੁ ॥
سنّت منڈل مہِ ہرِ گُݨتاسُ --	----	ਸੰਤ ਮੰਡਲ ਮਹਿ ਹਰਿ ਗੁਣਤਾਸੁ ॥
سنّت منڈل ٹھاکر بِسّرامُ --	----	ਸੰਤ ਮੰਡਲ ਠਾਕੁਰ ਬਿਸ੍ਰਾਮੁ ॥
نانک اوتِ پوتِ بھگوانُ --37--24--4--	----	ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
بھیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
روگُ کونُ جاں راکھے آپِ --	----	ਰੋਗੁ ਕਵਨੁ ਜਾਂ ਰਾਖੈ ਆਪਿ ॥
تِس جن ہوءِ ن دُوکھ سنّتاپُ --	----	ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥

جِسُ اُوپرِ پّربھُ کِرپا کرے --	----	ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥
تِسُ اُوپر تے کالُ پرہرے --1--	----	ਤਿਸੁ ਊਪਰ ਤੇ ਕਾਲੁ ਪਰਹਰੈ ॥੧॥
سدا سکھائی ہرِ ہرِ نامُ --	----	ਸਦਾ ਸਖਾਈ ਹਰਿ ਹਰਿ ਨਾਮੁ ॥
جِسُ چیتِ آوے تِسُ سدا سُکھُ ہووے		ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ
نِکٹِ ن آوے تا کے جامُ --1-- رہاءُ --	----	ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥
جب اِہُ ن سو تب کِنہِ اُپائیا --	----	ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥
کون مُول تے کیا پّرگٹائیا --	----	ਕਵਨ ਮੂਲ ਤੇ ਕਿਆ ਪ੍ਰਗਟਾਇਆ ॥
آپہِ مارِ آپ جِیوالے --	----	ਆਪਹਿ ਮਾਰਿ ਆਪਿ ਜੀਵਾਲੈ ॥
اپنے بھگت کءُ سدا پّرتپالے --2--	----	ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥
سبھ کِچھ جانہُ تِس کے ہاتھ --	----	ਸਭ ਕਿਛੁ ਜਾਣਹੁ ਤਿਸ ਕੈ ਹਾਥ ॥
پّربھُ میرو اناتھ کو ناتھ --	----	ਪ੍ਰਭੁ ਮੇਰੋ ਅਨਾਥ ਕੋ ਨਾਥ ॥
دُکھ بھنّجنُ تا کا ہے ناءُ --	----	ਦੁਖ ਭੰਜਨੁ ਤਾ ਕਾ ਹੈ ਨਾਉ ॥
سُکھ پاوہِ تِس کے گُنڑ گاءُ --3--	----	ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥
سُنڑِ سُیامی سنّتن ارداسِ[1] -- | عرداس[1]-	----	ਸੁਣਿ ਸੁਆਮੀ ਸੰਤਨ ਅਰਦਾਸਿ ॥
جیءُ پّران دھنُ تُمّہرے پاسِ --	----	ਜੀਉ ਪ੍ਰਾਨ ਧਨੁ ਤੁਮ੍ਰੈ ਪਾਸਿ ॥
اِہُ جگُ تیرا سبھ تُجھہِ دھِیائے --	----	ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥

کِر کِرپا نانک سُکھ پاۓ --38--25--4--	----	ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥
بھَیرءُ مہلا[1] 5 -- | [1]محلا-	Page# [1147]	ਭੈਰਉ ਮਹਲਾ ੫ ॥
تیری ٹیک رہا کلِ ماہِ --	----	ਤੇਰੀ ਟੇਕ ਰਹਾ ਕਲਿ ਮਾਹਿ ॥
تیری ٹیک تیرے گُن گاہِ --	----	ਤੇਰੀ ਟੇਕ ਤੇਰੇ ਗੁਣ ਗਾਹਿ ॥
تیری ٹیک ن پوہے کالُ --	----	ਤੇਰੀ ਟੇਕ ਨ ਪੋਹੈ ਕਾਲੁ ॥
تیری ٹیک بنسے جنّجالُ[1] --1-- | [1]زنّجالُ-	----	ਤੇਰੀ ਟੇਕ ਬਿਨਸੈ ਜੰਜਾਲੁ ॥੧॥
دِین دُنیا تیری ٹیک --	----	ਦੀਨ ਦੁਨੀਆ ਤੇਰੀ ਟੇਕ ॥
سبھ مہِ رویا ساہِبُ[1] ایک --1-- رہاءُ -- | [1]صاحِبُ-	----	ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥
تیری ٹیک کرءُ آننّد --	----	ਤੇਰੀ ਟੇਕ ਕਰਉ ਆਨੰਦ ॥
تیری ٹیک جپءُ گُر منّت --	----	ਤੇਰੀ ਟੇਕ ਜਪਉ ਗੁਰ ਮੰਤ ॥
تیری ٹیک ترِیۓ بھءُ ساگرُ --	----	ਤੇਰੀ ਟੇਕ ਤਰੀਐ ਭਉ ਸਾਗਰੁ ॥
راکھنھارُ پُورا سُکھ ساگرُ --2--	----	ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
تیری ٹیک ناہی بھءُ کوءِ --	----	ਤੇਰੀ ਟੇਕ ਨਾਹੀ ਭਉ ਕੋਇ ॥
انّترجامی ساچا سوءِ --	----	ਅੰਤਰਜਾਮੀ ਸਾਚਾ ਸੋਇ ॥
تیری ٹیک تیرا منِ تانُْ --	----	ਤੇਰੀ ਟੇਕ ਤੇਰਾ ਮਨਿ ਤਾਣੁ ॥
اِیہاں اُوہاں تُو دِیبانُْ --3--	----	ਈਹਾਂ ਊਹਾਂ ਤੂ ਦੀਬਾਣੁ ॥੩॥
تیری ٹیک تیرا بھرواسا --	----	ਤੇਰੀ ਟੇਕ ਤੇਰਾ ਭਰਵਾਸਾ ॥

سگل دھیاوہِ پربھ گُنتاسا --	----	ਸਗਲ ਧਿਆਵਹਿ ਪ੍ਰਭ ਗੁਣਤਾਸਾ ॥
جپ جپ اندُ کرہِ تیرے داسا --	----	ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥
سِمرِ نانک ساچے گُنتاسا --39--26--4--	----	ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
پرتھمے چھوڑی پرائی نِندا --	----	ਪ੍ਰਥਮੇ ਛੋਡੀ ਪਰਾਈ ਨਿੰਦਾ ॥
اُترِ گئی سبھ من کی چِنّدا --	----	ਉਤਰਿ ਗਈ ਸਭ ਮਨ ਕੀ ਚਿੰਦਾ ॥
لوبھُ موہُ سبھُ کینو دُورِ --	----	ਲੋਭੁ ਮੋਹੁ ਸਭੁ ਕੀਨੋ ਦੂਰਿ ॥
پرم بَیسنو پربھ پیکھِ ہجُورِ[1] --1-- | حضُورِ[1]	----	ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥
اَیسو تیاگی وِرلا کوءِ --	----	ਐਸੋ ਤਿਆਗੀ ਵਿਰਲਾ ਕੋਇ ॥
ہرِ ہرِ نامُ جپے جنُ سوءِ --1-- رہاءُ --	----	ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥
اہنّبُدھِ کا چھوڑیا سنّگُ --	----	ਅਹੰਬੁਧਿ ਕਾ ਛੋਡਿਆ ਸੰਗੁ ॥
کام کرودھ کا اُتریا رنّگُ --	----	ਕਾਮ ਕ੍ਰੋਧ ਕਾ ਉਤਰਿਆ ਰੰਗੁ ॥
نام دھیائے ہرِ ہرِ ہرے --	----	ਨਾਮ ਧਿਆਏ ਹਰਿ ਹਰਿ ਹਰੇ ॥
سادھ جنا کَے سنّگِ نِسترے --2--	----	ਸਾਧ ਜਨਾ ਕੈ ਸੰਗਿ ਨਿਸਤਰੇ ॥੨॥
بَیری مِیت ہوئے سنّمان --	----	ਬੈਰੀ ਮੀਤ ਹੋਏ ਸੰਮਾਨ ॥
سرب مہِ پُورن بھگوان --	----	ਸਰਬ ਮਹਿ ਪੂਰਨ ਭਗਵਾਨ ॥
پربھ کی آگیا مانِ سُکھ پائیا --	----	ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥
گُرِ پُورے ہرِ نامُ دِرڑائیا --3--	----	ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥

کرِ کرِپا جِسُ راکھےَ آپِ ـــ	----	ਕਰਿ ਕਿਰਪਾ ਜਿਸੁ ਰਾਖੈ ਆਪਿ ॥
سوئی بھگتُ جپےَ نام جاپ ـــ	----	ਸੋਈ ਭਗਤੁ ਜਪੈ ਨਾਮ ਜਾਪ ॥
منِ پرّگاسُ گُرتے متِ لئی ـــ	----	ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥
کہُ نانک تا کی پُوری پئی ـــ40ـــ27ـــ4ـــ	----	ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥
بھَیرءُ مہلا[1] 5 ـــ | [1]محلاـ	----	ਭੈਰਉ ਮਹਲਾ ੫ ॥
سُکھُ ناہی بہُتےَ دھنِ کھاٹے ـــ	----	ਸੁਖੁ ਨਾਹੀ ਬਹੁਤੈ ਧਨਿ ਖਾਟੇ ॥
سُکھُ ناہی پیکھے نِرتِ ناٹے ـــ	----	ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥
سُکھُ ناہی بہُ دیس کماۓ ـــ	----	ਸੁਖੁ ਨਾਹੀ ਬਹੁ ਦੇਸ ਕਮਾਏ ॥
سرب سُکھا ہرِ ہرِ گُنڑ گاۓ ـــ1ـــ	----	ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥
سُوکھ سہج آننّد لہہُ ـــ	----	ਸੂਖ ਸਹਜ ਆਨੰਦ ਲਹਹੁ ॥
سادھسنّگتِ پائیۓَ وڈبھاگی گُرمُکھِ ہرِ ہرِ نامُ کہہُ ـــ1ـــ رہاءُ ـــ	----	ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥
بنّدھن مات پِتا سُت بِنتا ـــ	----	ਬੰਧਨ ਮਾਤ ਪਿਤਾ ਸੁਤ ਬਨਿਤਾ ॥
بنّدھن کرم دھرم ہءُ کرتا ـــ	----	ਬੰਧਨ ਕਰਮ ਧਰਮ ਹਉ ਕਰਤਾ ॥
بنّدھن کاٹنہارُ منِ وسےَ ـــ	----	ਬੰਧਨ ਕਾਟਨਹਾਰੁ ਮਨਿ ਵਸੈ ॥
تءُ سُکھُ پاوےَ نِج گھرِ بسےَ ـــ2ـــ	----	ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥
سبھِ جاچِک پرّبھ دیونہار ـــ	----	ਸਭਿ ਜਾਚਿਕ ਪ੍ਰਭ ਦੇਵਨਹਾਰ ॥
گُنڑ نِدھان بیئنّت اپار ـــ	----	ਗੁਣ ਨਿਧਾਨ ਬੇਅੰਤ ਅਪਾਰ ॥

جِس نوٗ کرمُ کرے پّربھُ اپنا ۔۔	----	ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥
ہرِ ہرِ نامُ تِنےَ جنِ جپنا ۔۔3۔۔	----	ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥
گُر اپنے آگےَ ارداسِ[1] ۔۔ | [1]عرداس۔	----	ਗੁਰ ਅਪਨੇ ਆਗੈ ਅਰਦਾਸਿ ॥
کرِ کِرپا پُرکھ گُنٹّاسِ ۔۔	----	ਕਰਿ ਕਿਰਪਾ ਪੁਰਖ ਗੁਣਤਾਸਿ ॥
کہُ نانکؔ تُمری سرݨائی ۔۔	----	ਕਹੁ ਨਾਨਕ ਤੁਮਰੀ ਸਰਣਾਈ ॥
جِءُ بھاوےَ تِءُ رکھہُ گُسائی ۔۔4۔۔28۔۔41۔۔	----	ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥
بھَیرءُ مہلا[1] 5 ۔۔ | [1]محلا۔	----	ਭੈਰਉ ਮਹਲਾ ੫ ॥
گُر مِلِ تیاگِئو دُوجا بھاءُ ۔۔	----	ਗੁਰ ਮਿਲਿ ਤਿਆਗਿਓ ਦੂਜਾ ਭਾਉ ॥
گُرمُکھِ جپِئو ہرِ کا ناءُ ۔۔	----	ਗੁਰਮੁਖਿ ਜਪਿਓ ਹਰਿ ਕਾ ਨਾਉ ॥
بِسری چِنّت نامِ رنّگُ لاگا ۔۔	Page# [1148]	ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥
جنم جنم کا سوئِیا جاگا ۔۔1۔۔	----	ਜਨਮ ਜਨਮ ਕਾ ਸੋਇਆ ਜਾਗਾ ॥੧॥
کرِ کِرپا اپنی سیوا لاۓ ۔۔	----	ਕਰਿ ਕਿਰਪਾ ਅਪਨੀ ਸੇਵਾ ਲਾਏ ॥
سادھُو سنّگِ سرب سُکھ پاۓ ۔۔1۔۔ رہاءُ ۔۔	----	ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥
روگ دوکھ گُر سبدِ نوارے ۔۔	----	ਰੋਗ ਦੋਖ ਗੁਰ ਸਬਦਿ ਨਿਵਾਰੇ ॥
نام اَئُکھدھُ من بھِیترِ سارے ۔۔	----	ਨਾਮ ਅਉਖਧੁ ਮਨ ਭੀਤਰਿ ਸਾਰੇ ॥
گُر بھیٹّت منِ بھئِیا انّند ۔۔	----	ਗੁਰ ਭੇਟਤ ਮਨਿ ਭਇਆ ਅਨੰਦ ॥
سرب نِدھان نام بھگونّت ۔۔2۔۔	----	ਸਰਬ ਨਿਧਾਨ ਨਾਮ ਭਗਵੰਤ ॥੨॥

جنم مرݨ کی مِٹی جم ترٓاس --	----	ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥
سادھسنّگتِ اُونْدھ کمل بِگاس --	----	ਸਾਧਸੰਗਤਿ ਊਂਧ ਕਮਲ ਬਿਗਾਸ ॥
گُݨ گاوت نِہچل بِسّرام --	----	ਗੁਣ ਗਾਵਤ ਨਿਹਚਲੁ ਬਿਸ੍ਰਾਮ ॥
پُورن ہوۓ سگلے کام --3--	----	ਪੂਰਨ ਹੋਏ ਸਗਲੇ ਕਾਮ ॥੩॥
دُلبھ دیہ آئی پروانُ --	----	ਦੁਲਭ ਦੇਹ ਆਈ ਪਰਵਾਨੁ ॥
سپھل ہوئی جپ ہرِ ہرِ نامُ --	----	ਸਫਲ ਹੋਈ ਜਪਿ ਹਰਿ ਹਰਿ ਨਾਮੁ ॥
کہُ نانک پّربھِ کِرپا کری --	----	ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥
ساسِ گِراسِ جپءُ ہرِ ہری --4--29--42--	----	ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥
بھَیرءُ مہلا 5 -- | محلا	----	ਭੈਰਉ ਮਹਲਾ ੫ ॥
سبھ تے اُوچا جا کا ناءُ --	----	ਸਭ ਤੇ ਊਚਾ ਜਾ ਕਾ ਨਾਉ ॥
سدا سدا تا کے گُݨ گاءُ --	----	ਸਦਾ ਸਦਾ ਤਾ ਕੇ ਗੁਣ ਗਾਉ ॥
جِسُ سِمرت سگلا دُکھُ جاءِ --	----	ਜਿਸੁ ਸਿਮਰਤ ਸਗਲਾ ਦੁਖੁ ਜਾਇ ॥
سرب سُوکھ وسہِ منِ آءِ --1--	----	ਸਰਬ ਸੂਖ ਵਸਹਿ ਮਨਿ ਆਇ ॥੧॥
سِمرِ منا تُو ساچا سوءِ --	----	ਸਿਮਰਿ ਮਨਾ ਤੂ ਸਾਚਾ ਸੋਇ ॥
ہلتِ پلتِ تُمری گتِ ہوءِ --1-- رہاءُ --	----	ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥
پُرکھ نِرنّجن سِرجنہار --	----	ਪੁਰਖ ਨਿਰੰਜਨ ਸਿਰਜਨਹਾਰ ॥
جی ء جنّت دیوے آہار --	----	ਜੀਅ ਜੰਤ ਦੇਵੈ ਆਹਾਰ ॥

کوٹ کھتے[1] کھِن بکھسنہار[2] --	[1] خطے۔ [2] بخشنہار۔	----	ਕੋਟਿ ਖਤੇ ਖਿਨ ਬਖਸਨਹਾਰ ॥
بھگتِ بھاءِ سدا نِستار --2--	----	ਭਗਤਿ ਭਾਇ ਸਦਾ ਨਿਸਤਾਰ ॥੨॥
ساچا دھنُ ساچی وڈِیائی --	----	ਸਾਚਾ ਧਨੁ ਸਾਚੀ ਵਡਿਆਈ ॥
گُر پُورے تے نِہچل مت پائی --	----	ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥
کرِ کرِپا جِسُ راکھنہارا --	----	ਕਰਿ ਕਿਰਪਾ ਜਿਸੁ ਰਾਖਨਹਾਰਾ ॥
تا کا سگل مٹےَ اندھِیارا --3--	----	ਤਾ ਕਾ ਸਗਲ ਮਿਟੈ ਅੰਧਿਆਰਾ ॥੩॥
پاربّرہم سِءُ لاگو دھِیان --	----	ਪਾਰਬ੍ਰਹਮ ਸਿਉ ਲਾਗੋ ਧਿਆਨ ॥
پُورن پُورِ رہِئو نِربان --	----	ਪੂਰਨ ਪੂਰਿ ਰਹਿਓ ਨਿਰਬਾਨ ॥
بھّرم بھءُ میٹِ ملے گوپال --	----	ਭ੍ਰਮ ਭਉ ਮੇਟਿ ਮਿਲੇ ਗੋਪਾਲ ॥
نانک کءُ گُر بھۓ دئِیال --4--30--43--	----	ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥
بھَیرءُ مہلا[1] 5 --	[1] محلا۔	----	ਭੈਰਉ ਮਹਲਾ ੫ ॥
جِسُ سِمرت منِ ہوءِ پّرگاسُ --	----	ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥
مِٹہِ کلیس سُکھ سہجِ نِواسُ --	----	ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥
تِسہِ پراپت جِسُ پّربھُ دےءِ --	----	ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥
پُورے گُر کی پاۓ سیو --1--	----	ਪੂਰੇ ਗੁਰ ਕੀ ਪਾਏ ਸੇਵ ॥੧॥
سرب سُکھا پّربھ تیرو ناءُ --	----	ਸਰਬ ਸੁਖਾ ਪ੍ਰਭ ਤੇਰੋ ਨਾਉ ॥
آٹھ پہر میرے من گاءُ --1-- رہاءُ --	----	ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥
جو اِچھے سوئی پھل پاۓ --	----	ਜੋ ਇਛੈ ਸੋਈ ਫਲੁ ਪਾਏ ॥

ہرِ کا نامُ منّنِ وساۓ --	----	ਹਰਿ ਕਾ ਨਾਮੁ ਮੰਨਿ ਵਸਾਏ ॥
آوݨ جاݨ رہے ہرِ دھِیاءِ --	----	ਆਵਣ ਜਾਣ ਰਹੇ ਹਰਿ ਧਿਆਇ ॥
بھگتِ بھاءِ پّربھ کی لِو لاءِ --2--	----	ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥
بنسے کام کّرودھ اہنّکار --	----	ਬਿਨਸੇ ਕਾਮ ਕ੍ਰੋਧ ਅਹੰਕਾਰ ॥
تُوٹے مائِیا موہ پِیار --	----	ਤੂਟੇ ਮਾਇਆ ਮੋਹ ਪਿਆਰ ॥
پّربھ کی ٹیک رہےَ دِنُ راتِ --	----	ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥
پاربّرہمُ کرے جِسُ داتِ --3--	----	ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥
کرن کراونہار سُیامی --	----	ਕਰਨ ਕਰਾਵਨਹਾਰ ਸੁਆਮੀ ॥
سگل گھٹا کے انّترجامی --	----	ਸਗਲ ਘਟਾ ਕੇ ਅੰਤਰਜਾਮੀ ॥
کرِ کرِپا اپنی سیوا لاءِ --	----	ਕਰਿ ਕਿਰਪਾ ਅਪਨੀ ਸੇਵਾ ਲਾਇ ॥
نانک داس تیری سرݨاءِ --4--31--44--	----	ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
لاج مرےَ جو نامُ ن لیوےَ --	----	ਲਾਜ ਮਰੈ ਜੋ ਨਾਮੁ ਨ ਲੇਵੈ ॥
نام بِہُون سُکھی کِءُ سووےَ --	----	ਨਾਮ ਬਿਹੂਨ ਸੁਖੀ ਕਿਉ ਸੋਵੈ ॥
ہرِ سِمرنُ چھاڈِ پرم گتِ چاہےَ --	----	ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥
مُول بِنا ساکھا کت آہےَ --1--	----	ਮੂਲ ਬਿਨਾ ਸਾਖਾ ਕਤ ਆਹੈ ॥੧॥
گُرُ گوِنّدُ میرے من دھِیاءِ --	Page# [1149]	ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥

جنم جنم کی مَیلُ اُتارےَ		ਜਨਮ ਜਨਮ ਕੀ ਮੈਲੁ ਉਤਾਰੈ
بَندھن کاٹِ ہرِ سنّگِ مِلاۓ --1-- رہاۓ --	----	ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥
تیرتھِ ناۓ کہا سُچِ سَیلُ --	----	ਤੀਰਥਿ ਨਾਇ ਕਹਾ ਸੁਚਿ ਸੈਲੁ ॥
من کءُ وِیاپےَ ہئُمےَ مَیلُ --	----	ਮਨ ਕਉ ਵਿਆਪੈ ਹਉਮੈ ਮੈਲੁ ॥
کوٹِ کرم بَندھن کا مُولُ --	----	ਕੋਟਿ ਕਰਮ ਬੰਧਨ ਕਾ ਮੂਲੁ ॥
ہرِ کے بھجن بِنُ بِرتھا پُولُ --2--	----	ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥
بِنُ کھاۓ بُوجھےَ نہی بھُوکھ --	----	ਬਿਨੁ ਖਾਏ ਬੂਝੈ ਨਹੀ ਭੂਖ ॥
روگُ جاۓ تاں اُترہِ دُوکھ --	----	ਰੋਗੁ ਜਾਇ ਤਾਂ ਉਤਰਹਿ ਦੂਖ ॥
کام کّرودھ لوبھ موہِ بِیاپِیا --	----	ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥
جِنِ پّربھِ کینا سو پّربھُ نہی جاپِیا --3--	----	ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥
دھنُ دھنُ سادھ دھنّنُ ہرِ ناءُ --	----	ਧਨੁ ਧਨੁ ਸਾਧ ਧੰਨੁ ਹਰਿ ਨਾਉ ॥
آٹھ پہر کیِرتنُ گُنڑ گاءُ --	----	ਆਠ ਪਹਰ ਕੀਰਤਨੁ ਗੁਣ ਗਾਉ ॥
دھنُ ہرِ بھگتِ دھنُ کرنڑیہار --	----	ਧਨੁ ਹਰਿ ਭਗਤਿ ਧਨੁ ਕਰਣੈਹਾਰ ॥
سرنڑِ نانک پّربھ پُرکھ اپار --45--32--4--	----	ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
گُر سُپّرسنّن ہوۓ بھءُ گۓ --	----	ਗੁਰ ਸੁਪ੍ਰਸੰਨ ਹੋਏ ਭਉ ਗਏ ॥
نام نِرنّجن من مہِ لۓ --	----	ਨਾਮ ਨਿਰੰਜਨ ਮਨ ਮਹਿ ਲਏ ॥

دِین دئِیال سدا کِرپال --	----	ਦੀਨ ਦਇਆਲ ਸਦਾ ਕਿਰਪਾਲ ॥
[1] زنّجال- | بِنسِ گئے سگلے جنّجال[1] --1--	----	ਬਿਨਸਿ ਗਏ ਸਗਲੇ ਜੰਜਾਲ ॥੧॥
سُوکھ سہج آنند گھنے --	----	ਸੁਖ ਸਹਜ ਆਨੰਦ ਘਨੇ ॥
سادھسنّگِ مٹے بھےَ بھرما انمرِتُ ہرِ ہرِ رسن بھنے --1-- رہاءُ --	----	ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥
چرن کمل سِءُ لاگو ہیتُ --	----	ਚਰਨ ਕਮਲ ਸਿਉ ਲਾਗੋ ਹੇਤੁ ॥
کھِن مہِ بِنسِئو مہا پریتُ --	----	ਖਿਨ ਮਹਿ ਬਿਨਸਿਓ ਮਹਾ ਪਰੇਤੁ ॥
آٹھ پہر ہرِ ہرِ جپُ جاپِ --	----	ਆਠ ਪਹਰ ਹਰਿ ਹਰਿ ਜਪੁ ਜਾਪਿ ॥
راکھنہار گووِد گُر آپِ --2--	----	ਰਾਖਨਹਾਰ ਗੋਵਿਦ ਗੁਰ ਆਪਿ ॥੨॥
اپنے سیوک کءُ سدا پرتپارے --	----	ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥
بھگت جنا کے ساس نِہارے --	----	ਭਗਤ ਜਨਾ ਕੇ ਸਾਸ ਨਿਹਾਰੈ ॥
مانس کی کہُ کیتک بات --	----	ਮਾਨਸ ਕੀ ਕਹੁ ਕੇਤਕ ਬਾਤ ॥
جم تے راکھے دے کرِ ہاتھ --3--	----	ਜਮ ਤੇ ਰਾਖੈ ਦੇ ਕਰਿ ਹਾਥ ॥੩॥
نِرمل سوبھا نِرمل رِیتِ --	----	ਨਿਰਮਲ ਸੋਭਾ ਨਿਰਮਲ ਰੀਤਿ ॥
پاربرہمُ آئِیا من چِیتِ --	----	ਪਾਰਬ੍ਰਹਮੁ ਆਇਆ ਮਨਿ ਚੀਤਿ ॥
کرِ کرِپا گُرِ دِینو دانُ --	----	ਕਰਿ ਕਿਰਪਾ ਗੁਰਿ ਦੀਨੋ ਦਾਨੁ ॥
نانک پائِیا نامُ نِدھانُ --46--33--4--	----	ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥
[1] محلا- | بھیَرءُ مہلا[1] 5 --	----	ਭੈਰਉ ਮਹਲਾ ੫ ॥

کرنٛ کارنٛ سمرتھ گُرُ میرا --	----	ਕਰਣ ਕਾਰਣ ਸਮਰਥੁ ਗੁਰੁ ਮੇਰਾ ॥
جیء پرّانٛ سُکھداتا نیرا --	----	ਜੀਅ ਪ੍ਰਾਣ ਸੁਖਦਾਤਾ ਨੇਰਾ ॥
بھےَ بھنّجن ابناسی راءِ --	----	ਭੈ ਭੰਜਨ ਅਬਿਨਾਸੀ ਰਾਇ ॥
درسنِ دیکھِۓ سبھُ دُکھُ جاءِ --1--	----	ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥
جت کت پیکھ ءُ تیری سرنٛا --	----	ਜਤ ਕਤ ਪੇਖਉ ਤੇਰੀ ਸਰਣਾ ॥
بلِ بلِ جائی ستگُر چرنٛا --1-- رہاءُ --	----	ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥
پُورن کام ملے گُردیو --	----	ਪੂਰਨ ਕਾਮ ਮਿਲੇ ਗੁਰਦੇਵ ॥
سبھِ پھلداتا نِرمل سیو --	----	ਸਭਿ ਫਲਦਾਤਾ ਨਿਰਮਲ ਸੇਵ ॥
کرُ گہِ لینے اپُنے داس --	----	ਕਰੁ ਗਹਿ ਲੀਨੇ ਅਪੁਨੇ ਦਾਸ ॥
رام نامُ رِد دِیئو نِواس --2--	----	ਰਾਮ ਨਾਮੁ ਰਿਦ ਦੀਓ ਨਿਵਾਸ ॥੨॥
سدا اننّدُ ناہی کِچھُ سوگُ --	----	ਸਦਾ ਅਨੰਦੁ ਨਾਹੀ ਕਿਛੁ ਸੋਗੁ ॥
دُوکھُ دردُ نہ بِیاپے روگُ --	----	ਦੂਖੁ ਦਰਦੁ ਨਹ ਬਿਆਪੈ ਰੋਗੁ ॥
سبھُ کِچھُ تیرا تُو کرنٛیہارُ --	----	ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥
پاربّرہم گُر اگم اپار --3--	----	ਪਾਰਬ੍ਰਹਮ ਗੁਰ ਅਗਮ ਅਪਾਰ ॥੩॥
نِرمل سوبھا اچرج بانٛی --	----	ਨਿਰਮਲ ਸੋਭਾ ਅਚਰਜ ਬਾਣੀ ॥
پاربّرہم پُورن منِ بھانٛی --	----	ਪਾਰਬ੍ਰਹਮ ਪੂਰਨ ਮਨਿ ਭਾਣੀ ॥
جلِ تھلِ مہِیئل روِیا سوءِ --	----	ਜਲਿ ਥਲਿ ਮਹੀਅਲਿ ਰਵਿਆ ਸੋਇ ॥
نانک سبھُ کِچھُ پرّبھ تے ہوءِ --47--34--4--	----	ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥

بھَیرءُ مہلا[1] 5 ۔۔ | [1]محلا۔	----	ਭੈਰਉ ਮਹਲਾ ੫ ॥
مَنُ تنُ راتا رام رنگِ چرݨے ۔۔	----	ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥
سرب منورتھ پُورن کرݨے ۔۔	----	ਸਰਬ ਮਨੋਰਥ ਪੂਰਨ ਕਰਣੇ ॥
آٹھ پہر گاوت بھگونّتُ ۔۔	Page# [1150]	ਆਠ ਪਹਰ ਗਾਵਤ ਭਗਵੰਤੁ ॥
ستگُرِ دِینو پُورا منّتُ ۔۔1۔۔	----	ਸਤਿਗੁਰਿ ਦੀਨੋ ਪੂਰਾ ਮੰਤੁ ॥੧॥
سو وڈبھاگی جِسُ نامِ پیارُ ۔۔	----	ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥
تِس کے سنّگِ ترے سنّسارُ ۔۔1۔۔ رہاءُ ۔۔	----	ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥
سوئی گیانی جِ سِمرے ایک ۔۔	----	ਸੋਈ ਗਿਆਨੀ ਜਿ ਸਿਮਰੈ ਏਕ ॥
سو دھنونّتا جِسُ بُدھِ بِبیک ۔۔	----	ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥
سو کُلونّتا جِ سِمرے سُیامی ۔۔	----	ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥
سوپتِونّتا جِ آپُ پچھانی ۔۔2۔۔	----	ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥
گُر پرسادِ پرم پدُ پائِیا ۔۔	----	ਗੁਰ ਪਰਸਾਦਿ ਪਰਮ ਪਦੁ ਪਾਇਆ ॥
گُݨ گوپال[1] دِنُ رَینِ دھِیائِیا ۔۔ | [1]گوپال۔	----	ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥
تُوٹے بنّدھن پُورن آسا ۔۔	----	ਤੂਟੈ ਬੰਧਨ ਪੂਰਨ ਆਸਾ ॥
ہرِ کے چرݨ رِد ماہِ نِواسا ۔۔3۔۔	----	ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥
کہُ نانک جا کے پُورن کرما ۔۔	----	ਕਹੁ ਨਾਨਕ ਜਾ ਕੇ ਪੂਰਨ ਕਰਮਾ ॥
سو جنُ آئِیا پْربھ کی سرنا ۔۔	----	ਸੋ ਜਨੁ ਆਇਆ ਪ੍ਰਭ ਕੀ ਸਰਨਾ ॥
آپِ پوِتُ پاون سبھِ کینے ۔۔	----	ਆਪਿ ਪਵਿਤੁ ਪਾਵਨ ਸਭਿ ਕੀਨੇ ॥

رام رسائِݨُ رسنا چِنّھے --48--35--4--	----	ਰਾਮ ਰਸਾਇਣੁ ਰਸਨਾ ਚੀਨੑੇ ॥੪॥੩੫॥੪੮॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
نامُ لَیت کِچھُ بِگھنُ ن لاگے --	----	ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥
نامُ سُݨّت جمُ دُورہُ بھاگے --	----	ਨਾਮੁ ਸੁਣਤ ਜਮੁ ਦੂਰਹੁ ਭਾਗੈ ॥
نامُ لَیت سبھ دُوکھہ ناسُ --	----	ਨਾਮੁ ਲੈਤ ਸਭ ਦੂਖਹ ਨਾਸੁ ॥
نامُ جپت ہرِ چرݨ نِواسُ --1--	----	ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥
نِربِگھن بھگتِ بھجُ ہرِ ہرِ ناءُ --	----	ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥
رسکِ رسکِ ہرِ کے گُݨ گاءُ --1-- رہاءُ --	----	ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥
ہرِ سِمرت کِچھُ چاکھُ ن جوہےَ --	----	ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥
ہرِ سِمرت دَیت دےءُ ن پوہےَ --	----	ਹਰਿ ਸਿਮਰਤ ਦੈਤ ਦੇਉ ਨ ਪੋਹੈ ॥
ہرِ سِمرت موہُ مانُ ن بدھےَ --	----	ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥
ہرِ سِمرت گربھ جونِ ن رُدھےَ --2--	----	ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥
ہرِ سِمرن کی سگلی بیلا --	----	ਹਰਿ ਸਿਮਰਨ ਕੀ ਸਗਲੀ ਬੇਲਾ ॥
ہرِ سِمرنُ بہُ ماہِ اِکیلا --	----	ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥
جاتِ[1] اجاتِ[2] جپےَ جنُ کوءِ -- | زاتِ[1]- ازاتِ[2]-	----	ਜਾਤਿ ਅਜਾਤਿ ਜਪੈ ਜਨੁ ਕੋਇ ॥
جو جاپےَ تِس کی گتِ ہوءِ --3--	----	ਜੋ ਜਾਪੈ ਤਿਸ ਕੀ ਗਤਿ ਹੋਇ ॥੩॥
ہرِ کا نامُ جپیِۓ سادھسنّگِ --	----	ਹਰਿ ਕਾ ਨਾਮੁ ਜਪੀਐ ਸਾਧਸੰਗਿ ॥

ہرِ کے نام کا پُورن رنّگُ --ـ	----	ਹਰਿ ਕੇ ਨਾਮ ਕਾ ਪੂਰਨ ਰੰਗੁ ॥
نانک کءُ پ٘ربھ کِرپا دھارِ --ـ	----	ਨਾਨਕ ਕਉ ਪ੍ਰਭ ਕਿਰਪਾ ਧਾਰਿ ॥
ساسِ ساسِ ہرِ دیہُ چِتارِ --49--36--4--	----	ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
آپے ساستُ آپے بیدُ --ـ	----	ਆਪੇ ਸਾਸਤੁ ਆਪੇ ਬੇਦੁ ॥
آپے گھٹِ گھٹِ جاݨےَ بھیدُ --ـ	----	ਆਪੇ ਘਟਿ ਘਟਿ ਜਾਣੈ ਭੇਦੁ ॥
جوتِ سرُوپ جا کی سبھ وتھُ --ـ	----	ਜੋਤਿ ਸਰੂਪ ਜਾ ਕੀ ਸਭ ਵਥੁ ॥
کرݨ کارݨ پُورن سمرتھُ --1--	----	ਕਰਣ ਕਾਰਣ ਪੂਰਨ ਸਮਰਥੁ ॥੧॥
پ٘ربھ کی اوٹ گہہُ من میرے --ـ	----	ਪ੍ਰਭ ਕੀ ਓਟ ਗਹਹੁ ਮਨ ਮੇਰੇ ॥
چرن کمل گُرمُکھِ آرادھہُ دُسمن دُوکھُ ن آوےَ نیرے --1-- رہاءُ --ـ	----	ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥
آپے وݨُ ترِݨُ ترِبھوݨ سارُ --ـ	----	ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥
جا کےَ سُوتِ پروئِیا سنّسارُ --ـ	----	ਜਾ ਕੈ ਸੂਤਿ ਪਰੋਇਆ ਸੰਸਾਰੁ ॥
آپے سِو سکتی سنّجوگی --ـ	----	ਆਪੇ ਸਿਵ ਸਕਤੀ ਸੰਜੋਗੀ ॥
آپ نِرباݨی آپے بھوگی --2--	----	ਆਪਿ ਨਿਰਬਾਣੀ ਆਪੇ ਭੋਗੀ ॥੨॥
جت کت پیکھءُ تت تت سوءِ --ـ	----	ਜਤ ਕਤ ਪੇਖਉ ਤਤ ਤਤ ਸੋਇ ॥
تِسُ بِنُ دُوجا ناہی کوءِ --ـ	----	ਤਿਸੁ ਬਿਨੁ ਦੂਜਾ ਨਾਹੀ ਕੋਇ ॥

ساگرُ ترِیےَ نام کےَ رنّگِ ــ ــ	-----	ਸਾਗਰੁ ਤਰੀਐ ਨਾਮ ਕੈ ਰੰਗਿ ॥
گُنڑ گاوے نانکُ سادھسنّگِ ــ ــ3ــ ــ	-----	ਗੁਣ ਗਾਵੈ ਨਾਨਕੁ ਸਾਧਸੰਗਿ ॥੩॥
مُکتِ بھُگتِ جُگتِ وسِ جا کےَ ــ ــ	-----	ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥
اُوݨا ناہی کِچھُ جن تا کےَ ــ ــ	-----	ਊਣਾ ਨਾਹੀ ਕਿਛੁ ਜਨ ਤਾ ਕੈ ॥
کرِ کِرپا جِسُ ہوءِ سُپّرسنّن ــ ــ	-----	ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥
نانک داس سیئی جن دھنّن ــ ــ4ــ ــ37ــ ــ50ــ ــ	-----	ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥
بھَیرءُ مہلا[1] 5 ــ ــ | [1]محلاــ	-----	ਭੈਰਉ ਮਹਲਾ ੫ ॥
بھگتا منِ آننّدُ گوبِنّد ــ ــ	-----	ਭਗਤਾ ਮਨਿ ਆਨੰਦੁ ਗੋਬਿੰਦ ॥
استھِتِ بھۓ بِنسی سبھ چِنّد ــ ــ	-----	ਅਸਥਿਤਿ ਭਏ ਬਿਨਸੀ ਸਭ ਚਿੰਦ ॥
بھےَ بھّرم بِنسِ گۓ کھِن ماہِ ــ ــ	-----	ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥
پاربّرہمُ وسِیا منِ آءِ ــ ــ1ــ ــ	Page# [1151]	ਪਾਰਬ੍ਰਹਮੁ ਵਸਿਆ ਮਨਿ ਆਇ ॥੧॥
رام رام سنّت سدا سہاءِ ــ ــ	-----	ਰਾਮ ਰਾਮ ਸੰਤ ਸਦਾ ਸਹਾਇ ॥
گھرِ باہرِ نالے پرمیسرُ روِ رہِیا پُورن سبھ ٹھاءِ ــ ــ1ــ ــ رہاءُ ــ ــ	-----	ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥
دھنُ مالُ جوبنُ جُگتِ گوپال ــ ــ	-----	ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥
جیء پّرانڑ نِت سُکھ پّرتپال ــ ــ	-----	ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥
اپنے داس کءُ دے راکھےَ ہاتھ ــ ــ	-----	ਅਪਨੇ ਦਾਸ ਕਉ ਦੇ ਰਾਖੈ ਹਾਥ ॥
نِمکھ ن چھوڈےَ سد ہی ساتھ ــ ــ2ــ ــ	-----	ਨਿਮਖ ਨ ਛੋਡੈ ਸਦ ਹੀ ਸਾਥ ॥੨॥

ہرِ سا پرِّیتمُ اورُ ن کوءِ --	----	ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥
سارِ سمہّالے ساچا سوءِ --	----	ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥
مات پِتا سُت بنّدھُ نرائِڻُ --	----	ਮਾਤ ਪਿਤਾ ਸੁਤ ਬੰਧੁ ਨਰਾਇਣੁ ॥
آدِ جُگادِ بھگت گُڻ گائِڻُ --3--	----	ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥
تِس کی دھر پرّبھ کا منِ جورُ[1] -- | [1]زورُ-	----	ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥
ایکُ بِنا دوُجا نہی ہورُ --	----	ਏਕ ਬਿਨਾ ਦੂਜਾ ਨਹੀ ਹੋਰੁ ॥
نانک کےَ منِ اِہُ پُرکھارتھُ --	----	ਨਾਨਕ ਕੈ ਮਨਿ ਇਹੁ ਪੁਰਖਾਰਥੁ ॥
پرّبھُو ہمارا سارے سُیارتھُ --4--38--51--	----	ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
بھےَ کءُ بھءُ پڑِیا سِمرت ہرِ نام --	----	ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥
سگل بِیادھِ مِٹی ترِہُ گُڻ کی داس کے ہوئے پوُرن کام --1-- رہاءُ --	----	ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥
ہرِ کے لوک سدا گُڻ گاوہِ تِن کءُ مِلِیا پوُرن دھام --	----	ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥
جن کا درسُ بانّچھےَ دِن راتی ہوءِ پُنیت دھرم راءِ جام --1--	----	ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥

کام کّرودھ لوبھ مد نِنّدا سادھسنّگِ مِٹیا ابھِمان --	----	ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥
اَیسے سنّت بھیٹہِ وڈبھاگی نانکؑ تِن کےَ سد کُربان[1] --2--39--52-- | [1]قُربان-	----	ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥
بھَیرءُ مہلا[1] 5 -- | [1]محلا-	----	ਭੈਰਉ ਮਹਲਾ ੫ ॥
پنّج مجمی جو پنّچن راکھےَ --	----	ਪੰਚ ਮਜਮੀ ਜੋ ਪੰਚਨ ਰਾਖੈ ॥
مِتھِیا رسنا نِت اُٹھِ بھاکھےَ --	----	ਮਿਥਿਆ ਰਸਨਾ ਨਿਤ ਉਠਿ ਭਾਖੈ ॥
چکّر بنْاءِ کرےَ پاکھنّڈ --	----	ਚਕ੍ਰ ਬਣਾਇ ਕਰੈ ਪਾਖੰਡ ॥
جھُرِ جھُرِ پچےَ جَیسے تّرِء رنّڈ --1--	----	ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥
ہرِ کے نام بِنا سبھ جھوٹھُ --	----	ਹਰਿ ਕੇ ਨਾਮ ਬਿਨਾ ਸਭ ਝੂਠੁ ॥
بِنُ گُر پوُرے مُکتِ ن پائیئےَ ساچی درگہِ ساکت موُٹھُ --1-- رہاءُ --	----	ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥
سوئی کُچیلُ کُدرتِ[1] نہی جانےَ -- | [1]قُدرتِ-	----	ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥
لیِپِئےَ تھاءِ ن سُچِ ہرِ مانےَ --	----	ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥
انّترُ مَیلا باہرُ نِت دھووےَ --	----	ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥
ساچی درگہِ اپنی پتِ کھووےَ --2--	----	ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥
مائِیا کارنْ کرےَ اُپاءُ --	----	ਮਾਇਆ ਕਾਰਣਿ ਕਰੈ ਉਪਾਉ ॥
کبہِ ن گھالےَ سِیدھا پاءُ --	----	ਕਬਹਿ ਨ ਘਾਲੈ ਸੀਧਾ ਪਾਉ ॥

جِنِ کِیا تِسُ چِیتِ ن آنٔے ۔۔	----	ਜਿਨਿ ਕੀਆ ਤਿਸੁ ਚੀਤਿ ਨ ਆਣੈ ॥
کُوڑی کُوڑی مُکھہُ وکھانٔے ۔۔3۔۔	----	ਕੂੜੀ ਕੂੜੀ ਮੁਖਹੁ ਵਖਾਣੈ ॥੩॥
جِس نو کرمُ کرے کرتارُ ۔۔	----	ਜਿਸ ਨੋ ਕਰਮੁ ਕਰੇ ਕਰਤਾਰੁ ॥
سادھسنّگِ ہوءِ تِسُ بِئُہارُ ۔۔	----	ਸਾਧਸੰਗਿ ਹੋਇ ਤਿਸੁ ਬਿਉਹਾਰੁ ॥
ہرِ نام بھگتِ سِءُ لاگا رنّگُ ۔۔	----	ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥
کہُ نانک تِسُ جن نہی بھنّگُ ۔۔4۔۔40۔۔53۔۔	----	ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥
بھَیرءُ مہلا[1] 5 ۔۔ | [1]محلا۔	----	ਭੈਰਉ ਮਹਲਾ ੫ ॥
نِنّدک کءُ پھِٹکے سنّسارُ ۔۔	----	ਨਿੰਦਕ ਕਉ ਫਿਟਕੇ ਸੰਸਾਰੁ ॥
نِنّدک کا جھُوٹھا بِئُہارُ ۔۔	----	ਨਿੰਦਕ ਕਾ ਝੂਠਾ ਬਿਉਹਾਰੁ ॥
نِنّدک کا مَیلا آچارُ ۔۔	----	ਨਿੰਦਕ ਕਾ ਮੈਲਾ ਆਚਾਰੁ ॥
داس اپُنے کءُ راکھنہارُ ۔۔1۔۔	----	ਦਾਸ ਅਪੁਨੇ ਕਉ ਰਾਖਨਹਾਰੁ ॥੧॥
نِنّدکُ مُیا نِنّدک کےَ نالِ ۔۔	----	ਨਿੰਦਕੁ ਮੁਆ ਨਿੰਦਕ ਕੈ ਨਾਲਿ ॥
پاربرہم پریسرِ جن راکھے نِنّدک کےَ سِرِ کڑکِئو کالُ ۔۔1۔۔ رہاءُ ۔۔	----	ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥
نِنّدک کا کہِیا کوءِ ن مانےَ ۔۔	----	ਨਿੰਦਕ ਕਾ ਕਹਿਆ ਕੋਇ ਨ ਮਾਨੈ ॥
نِنّدک جھُوٹھُ بولِ پچھُتانے ۔۔	Page# [1152]	ਨਿੰਦਕ ਝੂਠੁ ਬੋਲਿ ਪਛੁਤਾਨੇ ॥
ہاتھ پچھورہِ سِرُ دھرنِ لگاہِ ۔۔	----	ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥
نِنّدک کءُ دئی چھوڈے ناہِ ۔۔2۔۔	----	ਨਿੰਦਕ ਕਉ ਦਈ ਛੋਡੈ ਨਾਹਿ ॥੨॥

ہر کا داسُ کِچھُ بُرا ن ماگےَ --	----	ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥
نِندَک کءُ لاگےَ دُکھ سانْگےَ --	----	ਨਿੰਦਕ ਕਉ ਲਾਗੈ ਦੁਖ ਸਾਂਗੈ ॥
بگُلے جِءُ رہیا پنّکھ پسارِ --	----	ਬਗੁਲੇ ਜਿਉ ਰਹਿਆ ਪੰਖ ਪਸਾਰਿ ॥
مُکھ تے بولِیا تاں کڈھِیا بیچارِ --3--	----	ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥
انّترجامی کرتا سوءِ --	----	ਅੰਤਰਜਾਮੀ ਕਰਤਾ ਸੋਇ ॥
ہرِ جنُ کرے سُ نِہچلُ ہوءِ --	----	ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥
ہرِ کا داسُ ساچا دربارِ --	----	ਹਰਿ ਕਾ ਦਾਸੁ ਸਾਚਾ ਦਰਬਾਰਿ ॥
جن نانک کہِیا تتُ بیچارِ --4--41--54--	----	ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
دُءِ کر جورِ کرءُ ارداسِ[1] -- | عرداسِ[1]-	----	ਦੁਇ ਕਰ ਜੋਰਿ ਕਰਉ ਅਰਦਾਸਿ ॥
جی ءُ پِنّڈُ دھنُ تِس کی راسِ --	----	ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥
سوئی میرا سُیامی کرنَیہارُ --	----	ਸੋਈ ਮੇਰਾ ਸੁਆਮੀ ਕਰਨੈਹਾਰੁ ॥
کوٹِ بار جائی بلِہار --1--	----	ਕੋਟਿ ਬਾਰ ਜਾਈ ਬਲਿਹਾਰ ॥੧॥
سادھو دھورِ پُنیت کری --	----	ਸਾਧੂ ਧੂਰਿ ਪੁਨੀਤ ਕਰੀ ॥
من کے بِکار مِٹہِ پ٘ربھ سِمرت جنم جنم کی مَیلُ ہری --1-- رہاءُ --	----	ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥
جا کےَ گ٘رِہ مہِ سگل نِدھان --	----	ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥
جا کی سیوا پائیئےَ مانُ --	----	ਜਾ ਕੀ ਸੇਵਾ ਪਾਈਐ ਮਾਨੁ ॥

	سگل منورتھ پُورنہار ــ	----	ਸਗਲ ਮਨੋਰਥ ਪੂਰਨਹਾਰ ॥
	جی ء پّران بھگتن آدھار ــ2ــ	----	ਜੀਅ ਪ੍ਰਾਨ ਭਗਤਨ ਆਧਾਰ ॥੨॥
	گھٹ گھٹ انّترِ سگل پّرگاس ــ	----	ਘਟ ਘਟ ਅੰਤਰਿ ਸਗਲ ਪ੍ਰਗਾਸ ॥
	جپِ جپِ جِیوہِ بھگت گُنتاس ــ	----	ਜਪਿ ਜਪਿ ਜੀਵਹਿ ਭਗਤ ਗੁਣਤਾਸ ॥
	جا کی سیو ن بِرتھی جاءِ ــ	----	ਜਾ ਕੀ ਸੇਵ ਨ ਬਿਰਥੀ ਜਾਇ ॥
	من تن انّترِ ایکُ دھِیاءِ ــ3ــ	----	ਮਨ ਤਨ ਅੰਤਰਿ ਏਕੁ ਧਿਆਇ ॥੩॥
	گُر اُپدیسِ دئِیا سنّتوکھُ ــ	----	ਗੁਰ ਉਪਦੇਸਿ ਦਇਆ ਸੰਤੋਖੁ ॥
	نامُ نِدھانُ نِرملُ اِہُ تھوکُ ــ	----	ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥
	کرِ کِرپا لیِجےَ لڑِ لاءِ ــ	----	ਕਰਿ ਕਿਰਪਾ ਲੀਜੈ ਲੜਿ ਲਾਇ ॥
	چرن کمل نانک نِت دھِیاءِ ــ55ــ42ــ4ــ	----	ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥
[1]محلا۔	بھَیرءُ مہلا[1] 5 ــ	----	ਭੈਰਉ ਮਹਲਾ ੫ ॥
[1]عرداس۔	ستِگُر اپُنے سُنی ارداسِ[1] ــ	----	ਸਤਿਗੁਰ ਅਪੁਨੇ ਸੁਨੀ ਅਰਦਾਸਿ ॥
	کارجُ آئِیا سگلا راسِ ــ	----	ਕਾਰਜੁ ਆਇਆ ਸਗਲਾ ਰਾਸਿ ॥
	من تن انّترِ پّربھُو دھِیائِیا ــ	----	ਮਨ ਤਨ ਅੰਤਰਿ ਪ੍ਰਭੂ ਧਿਆਇਆ ॥
	گُر پُورے ڈرُ سگل چُکائِیا ــ1ــ	----	ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥
	سبھ تے وڈ سمرتھ گُردیو ــ	----	ਸਭ ਤੇ ਵਡ ਸਮਰਥ ਗੁਰਦੇਵ ॥
	سبھِ سُکھ پائی تِس کی سیو ــ رہاءُ ــ	----	ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥
	جا کا کِیا سبھُ کِچھُ ہوءِ ــ	----	ਜਾ ਕਾ ਕੀਆ ਸਭੁ ਕਿਛੁ ਹੋਇ ॥

تِس کا امرُ ن میٹےَ کوءِ --	----	ਤਿਸ ਕਾ ਅਮਰੁ ਨ ਮੇਟੈ ਕੋਇ ॥
پاربرہمُ پرمیسرُ انُوپُ --	----	ਪਾਰਬ੍ਰਹਮੁ ਪਰਮੇਸਰੁ ਅਨੂਪੁ ॥
سپھل مُورتِ گُرُ تِس کا رُوپُ --2--	----	ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥
جا کےَ انترِ بسےَ ہرِ نامُ --	----	ਜਾ ਕੈ ਅੰਤਰਿ ਬਸੈ ਹਰਿ ਨਾਮੁ ॥
جو جو پیکھےَ سُ برہم گِیانُ --	----	ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥
بیِس بِسُئے جا کےَ منِ پرگاسُ --	----	ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥
تِسُ جن کےَ پاربرہم کا نِواسُ --3--	----	ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥
تِسُ گُر کءُ سد کری نمسکار --	----	ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥
تِسُ گُر کءُ سد جاءُ بلِہار --	----	ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥
ستِگُر کے چرن دھوءِ دھوءِ پیِوا --	----	ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥
گُر نانک جپِ جپِ سد جیِوا --56--43--4--	----	ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥
راگُ بھَیرءُ مہلا[1] 5 پڑتال گھرُ 3 | محلا[1]	----	ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩
ੴ ستِگُر پرسادِ --	Page# [1153]	ੴ ਸਤਿਗੁਰ ਪ੍ਰਸਾਦਿ ॥
پرتِپال پربھ کرِپال کون گُن گنی --	----	ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥
انِک رنگ بہُ ترنگ سرب کو دھنی --1-- رہاءُ --	----	ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥

اَنِک گیان اَنِک دھیان اَنِک جاپ جاپ تاپ --	----	ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥
اَنِک گُنت دھُنِت لِلت اَنِک دھار مُنی --1--	----	ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥
اَنِک ناد اَنِک باج نِمکھ نِمکھ اَنِک سّواد اَنِک دوکھ اَنِک روگ مِٹہِ جس سُنی --	----	ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥
نانک سیو اپار دیو تٹہ کھٹہ برت پُوجا گون بھون جاتّر کرن سگل پھل پُنی --2--1--57--8--21--7--57 --93--	----	ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥
بھَیرءُ اسٹپدِییا مہلا[1] 1 گھرُ 2 | [1]محلا	----	ਭੈਰਉ ਅਸਟਪਦੀਆ ਮਹਲਾ ੧ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
آتم مہِ رامُ رام مہِ آتمُ چینِس گُر بیچارا --	----	ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥
انّمرت باݨی سبدِ پچھاݨی دُکھ کاٹے ہءُ مارا --1--	----	ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥੧॥

نانک ہئُمےَ روگ بُرے --	----	ਨਾਨਕ ਹਉਮੈ ਰੋਗ ਬੁਰੇ ॥
جہ دیکھاں تہ ایکا بیدن آپے بکھسےَ[1] سبدِ دھُرے --1-- رہاءُ	----	ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥੧॥ ਰਹਾਉ ॥
-- | [1] بخشےَ		
آپے پرکھے پرکھنْہارےَ بہُرِ سُولاکُ ن ہوئی --	----	ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥
جِن کءُ ندرِ بھئی گُرِ میلے پّربھ بھاݨا سچُ سوئی --2--	----	ਜਿਨ ਕਉ ਨਦਰਿ ਭਈ ਗੁਰਿ ਮੇਲੇ ਪ੍ਰਭ ਭਾਣਾ ਸਚੁ ਸੋਈ ॥੨॥
پئُݨُ پاݨی بَیسنّترُ روگی روگی دھرتِ سبھوگی --	----	ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ॥
مات پِتا مائِیا دیہ سِ روگی روگی کُٹنّب سنّجوگی --3--	----	ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥੩॥
روگی بّرہما بِسنُ سرُدّرا روگی سگل سنّسارا --	----	ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥
ہرِ پدُ چینِ بھۓ سے مُکتے گُر کا سبدُ وِیچارا --4--	----	ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥
روگی سات سمُنّد سندِییا کھنّڈ پتالِ سِ روگِ بھرے --	----	ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲਿ ਸਿ ਰੋਗਿ ਭਰੇ ॥

ہرِ کے لوک سِ ساچِ سُہیلے سربِی تھائی ندرِ کرے --5--	----	ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥੫॥
روگی کھٹ درسن بھیکھدھاری نانا ہٹھی انیکا --	----	ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ ॥
بید کتیب کرہِ کہ بپُرے نہ بُوجھہِ اِک ایکا --6--	----	ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥
مِٹھ رسُ کھاءِ سُ روگِ بھرِیجَے کنّد مُولِ سُکھُ ناہی --	----	ਮਿਠ ਰਸੁ ਖਾਇ ਸੁ ਰੋਗਿ ਭਰੀਜੈ ਕੰਦ ਮੂਲਿ ਸੁਖੁ ਨਾਹੀ ॥
نامُ وِسارِ چلہِ ان مارگِ انّت کالِ پچھتاہی --7--	----	ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ ॥੭॥
تِیرتھِ بھرمےَ روگُ ن چھُوٹسِ پڑِیا بادُ بِبادُ بھِئیا --	----	ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥
دُبِدھا روگُ سُ ادھِک وڈیرا مائِیا کا مُہتاجُ[1] بھِئیا --8-- | [1]مُحتاجُ-	----	ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥੮॥
گُرمُکھِ ساچا سبدِ سلاہےَ منِ ساچا تِسُ روگُ گِئیا --	----	ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥
نانک ہرِ جن اندِنُ نِرمل جِن کءُ کرمِ نِیسانُ[1] پِئیا --9--1-- | [1]نِیشانُ-	----	ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥
بھَیرءُ مہلا[1] 3 گھرُ 2 | [1]محلا-	----	ਭੈਰਉ ਮਹਲਾ ੩ ਘਰੁ ੨

ੴ ستِگر پّرسادِ --	Page# [1154]	ੴ ਸਤਿਗੁਰ ਪ੍ਰਸਾਦਿ ॥
تِن کرتےَ اِکُ چلتُ اُپاِئیا --	----	ਤਿਨਿ ਕਰਤੈ ਇਕੁ ਚਲਤੁ ਉਪਾਇਆ ॥
انہد بانْی سبدِ سُنْاِئیا --	----	ਅਨਹਦ ਬਾਣੀ ਸਬਦਿ ਸੁਣਾਇਆ ॥
منمُکھِ بھُولے گُرمُکھِ بُجھاِئیا --	----	ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥
کارنُْ کرتا کردا آِئیا --1--	----	ਕਾਰਣੁ ਕਰਤਾ ਕਰਦਾ ਆਇਆ ॥੧॥
گُر کا سبدُ میرےَ انّترِ دھِیانُ --	----	ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥
ہءُ کبہُ ن چھوڈءُ ہرِ کا نامُ --1-- رہاءُ --	----	ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
پِتا پّرہلادُ پڑنْ پٹھاِئیا --	----	ਪਿਤਾ ਪ੍ਰਹਲਾਦੁ ਪੜਣ ਪਠਾਇਆ ॥
لےَ پاٹی پادھے کےَ آِئیا --	----	ਲੈ ਪਾਟੀ ਪਾਧੇ ਕੈ ਆਇਆ ॥
نام بِنا نہ پڑءُ اچار --	----	ਨਾਮ ਬਿਨਾ ਨਹ ਪੜਉ ਅਚਾਰ ॥
میری پٹِیا لِکھِ دیہُ گوبِنّد مُرارِ --2--	----	ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
پُتّر پّرہِلاد سِءُ کہِیا ماءِ --	----	ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥
پروِرتِ ن پڑہُ رہی سمجھاءِ --	----	ਪਰਵਿਰਤਿ ਨ ਪੜਹੁ ਰਹੀ ਸਮਝਾਇ ॥
نِربھءُ داتا ہرِ جیءُ میرےَ نالِ --	----	ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥
جے ہرِ چھوڈءُ تءُ کُلِ لاگےَ گالِ --3--	----	ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
پّرہلادِ سبھِ چاٹڑے وِگارے --	----	ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥
ہمارا کہِیا ن سُنْےَ آپنْے کارج سوارے --	----	ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥
سبھ نگری مہِ بھگتِ دّرِڑائی --	----	ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥

دُسٹ سبھا کا کِچھُ ن وسائی --4--	----	ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
سنڈے مرکے کیئی پُوکار --	----	ਸੰਡੈ ਮਰਕੈ ਕੀਈ ਪੂਕਾਰ ॥
سبھے دَیت رہے جھکھ مارِ --	----	ਸਭੇ ਦੈਤ ਰਹੇ ਝਖ ਮਾਰਿ ॥
بھگت جنا کی پتِ راکھے سوئی --	----	ਭਗਤ ਜਨਾ ਕੀ ਪਤਿ ਰਾਖੈ ਸੋਈ ॥
کیتے کے کہئے کیا ہوئی --5--	----	ਕੀਤੇ ਕੈ ਕਹਿਐ ਕਿਆ ਹੋਈ ॥੫॥
کِرت سنّجوگی دَیتِ راجُ چلائیا --	----	ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥
ہرِ ن بُوجھے تِن آپ بھُلائیا --	----	ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥
پُتّر پّرہلاد سِءُ وادُ رچائیا --	----	ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥
اندّھا ن بُوجھے کالُ نیڑے آئیا --6--	----	ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
پّرہلادُ کوٹھے وِچ راکھیا بارِ دِییا تالا --	----	ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥
نربھءُ بالکُ مُولِ ن ڈرئی میرے انتّرِ گر گوپالا --	----	ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥
کیتا ہووے سرِیکی[1] کرے انہودا ناءُ دھرائیا -- | [1]شرِیکی-	----	ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥
جو دھُرِ لِکھیا سو[1] آءِ پہُتا جن سِءُ وادُ رچائیا --7-- | [1]سو-	----	ਜੋ ਧੁਰਿ ਲਿਖਿਆ ਸੁੋ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
پِتا پّرہلاد سِءُ گُرج اُٹھائی --	----	ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥
کہاں تُمہارا جگدِیس گُسائی --	----	ਕਹਾਂ ਤੁਮ੍ਹਾਰਾ ਜਗਦੀਸ ਗੁਸਾਈ ॥

جگجیونُ داتا انّتِ سکھائی --	----	ਜਗਜੀਵਨੁ ਦਾਤਾ ਅੰਤਿ ਸਖਾਈ ॥
جہ دیکھا تہ رہِیا سمائی --8--	----	ਜਹ ਦੇਖਾ ਤਹ ਰਹਿਆ ਸਮਾਈ ॥੮॥
تھنّمہُ اُپاڑِ ہرِ آپُ دِکھائِیا --	----	ਥੰਮ੍ਹ ਉਪਾੜਿ ਹਰਿ ਆਪੁ ਦਿਖਾਇਆ ॥
اہنّکاری دَیتُ مارِ پچائِیا --	----	ਅਹੰਕਾਰੀ ਦੈਤੁ ਮਾਰਿ ਪਚਾਇਆ ॥
بھگتا منِ آننّدُ وجی ودھائی --	----	ਭਗਤਾ ਮਨਿ ਆਨੰਦੁ ਵਜੀ ਵਧਾਈ ॥
اپنے سیوک کءُ دے وڈِیائی --9--	----	ਅਪਨੇ ਸੇਵਕ ਕਉ ਦੇ ਵਡਿਆਈ ॥੯॥
جنّمنڑُ مرنڑا موہُ اُپائِیا --	----	ਜੰਮਣੁ ਮਰਣਾ ਮੋਹੁ ਉਪਾਇਆ ॥
آونڑُ جانڑا کرتےَ لِکھِ پائِیا --	----	ਆਵਣੁ ਜਾਣਾ ਕਰਤੈ ਲਿਖਿ ਪਾਇਆ ॥
پّرہلاد کےَ کارجِ ہرِ آپُ دِکھائِیا --	----	ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥
بھگتا کا بولُ آگےَ آئِیا --10--	----	ਭਗਤਾ ਕਾ ਬੋਲੁ ਆਗੈ ਆਇਆ ॥੧੦॥
دیو کُلی لکھِمی کءُ کرہِ جَیکارُ --	----	ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥
ماتا نرسِنّگھ کا رُوپُ نِوارُ --	----	ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥
لکھِمی بھءُ کرےَ ن ساکےَ جاءِ --	----	ਲਖਿਮੀ ਭਉ ਕਰੈ ਨ ਸਾਕੈ ਜਾਇ ॥
پّرہلادُ جنُ چرنڑی لاگا آءِ --11--	----	ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥
ستِگُرِ نامُ نِدھانُ دّرِڑائِیا --	Page# [1155]	ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥
راج مالُ جھوُٹھی سبھ مائِیا --	----	ਰਾਜ ਮਾਲੁ ਝੂਠੀ ਸਭ ਮਾਇਆ ॥
لوبھی نر رہے لپٹاءِ --	----	ਲੋਭੀ ਨਰ ਰਹੇ ਲਪਟਾਇ ॥
ہرِ کے نام بِنُ درگہ ملےَ سجاءِ[1] --12--	----	ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥

[1] سزاءِ-

کہےَ نانکُ سبھُ کو کرے کرائِیا ۔۔	----	ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥
سے پرواݨُ جِنی ہرِ سِءُ چِتُ لائِیا ۔۔	----	ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥
بھگتا کا انّگِیکارُ کردا آئِیا ۔۔	----	ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥
کرتےَ اپݨا رُوپُ دِکھائِیا ۔۔13۔۔1۔۔2۔۔	----	ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥
بھَیرءُ مہلا[1] 3 ۔۔ | [1]محلا۔	----	ਭੈਰਉ ਮਹਲਾ ੩ ॥
گُر سیوا تے انّمرِت پھلُ پائِیا ہئُمےَ ترِسن بُجھائی ۔۔	----	ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥
ہرِ کا نامُ ہرِدے مَنِ وسِیا منسا منہِ سمائی ۔۔1۔۔	----	ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥
ہرِ جیءُ کرِپا کرہُ میرے پِیارے ۔۔	----	ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥
اندِنُ ہرِ گُݨ دِین جنُ مانْگےَ گُر کےَ سبدِ اُدھارے ۔۔1۔۔ رہاءُ ۔۔	----	ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥
سنّت جنا کءُ جمُ جوہِ ن ساکےَ رتی انّچ دُوکھ ن لائی ۔۔	----	ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥
آپِ ترہِ سگلے کُل تارہِ جو تیری سرݨائی ۔۔2۔۔	----	ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥
بھگتا کی پیَج رکھہِ تُو آپے ایہ تیری وڈِیائی ۔۔	----	ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥

جنم جنم کے کِلوِکھ دُکھ کاٹہِ
دُبِدھا رتی ن رائی --3--

ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ
ਦੁਬਿਧਾ ਰਤੀ ਨ ਰਾਈ ॥੩॥

ہم مُوڑ مُگدھ کِچھُ بُوجھہِ ناہی
تُو آپے دیہِ بُجھائی --

ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ
ਤੂ ਆਪੇ ਦੇਹਿ ਬੁਝਾਈ ॥

جو تُدھُ بھاوے سوئی کرسی
اورُ ن کرنٹا جائی --4--

ਜੋ ਤੁਧੁ ਭਾਵੈ ਸੋਈ ਕਰਸੀ
ਅਵਰੁ ਨ ਕਰਣਾ ਜਾਈ ॥੪॥

جگتُ اُپاءِ تُدھُ دھنّدھے لائِیا
بھُونّڈی کار کمائی --

ਜਗਤੁ ਉਪਾਇ ਤੁਧੁ ਧੰਧੈ ਲਾਇਆ
ਭੂੰਡੀ ਕਾਰ ਕਮਾਈ ॥

جنمُ پدارتھُ جُوئے ہارِیا
سبدے سُرتِ ن پائی --5--

ਜਨਮੁ ਪਦਾਰਥੁ ਜੂਐ ਹਾਰਿਆ
ਸਬਦੈ ਸੁਰਤਿ ਨ ਪਾਈ ॥੫॥

منمُکھِ مرہِ تِن کِچھُو ن سُوجھے
دُرمتِ اگیان انّدھارا --

ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ
ਦੁਰਮਤਿ ਅਗਿਆਨ ਅੰਧਾਰਾ ॥

بھوجلُ پارِ ن پاوہِ کب ہی
ڈُوبِ مُئے بِنُ گُر سِرِ بھارا --6--

ਭਵਜਲੁ ਪਾਰਿ ਨ ਪਾਵਹਿ ਕਬ ਹੀ
ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥

ساچے سبدِ رتے جن ساچے
ہرِ پرّبھِ آپِ مِلائے --

ਸਾਚੈ ਸਬਦਿ ਰਤੇ ਜਨ ਸਾਚੇ
ਹਰਿ ਪ੍ਰਭਿ ਆਪਿ ਮਿਲਾਏ ॥

گُر کی بانٹی سبدِ پچھاتی
ساچِ رہے لِو لائے --7--

ਗੁਰ ਕੀ ਬਾਣੀ ਸਬਦਿ ਪਛਾਤੀ
ਸਾਚਿ ਰਹੇ ਲਿਵ ਲਾਏ ॥੭॥

تُوںَ آپِ نِرملُ تیرے جن ہے نِرمل گُر کے سبدِ وِیچارے --	----	ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥
نانکُ تِن کے سد بلِہارےَ رام نامُ اُرِ دھارے --8--2--3--	----	ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥
بھَیرءُ مہلا[1] 5 اسٹپدِیا گھرُ 2 | [1]محلا-	----	ਭੈਰਉ ਮਹਲਾ ੫ ਅਸਟਪਦੀਆ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
جِسُ نامُ رِدے سوئی وڈ راجا --	----	ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥
جِسُ نامُ رِدے تِسُ پُورے کاجا --	----	ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥
جِسُ نامُ رِدے تِنِ کوٹِ دھن پاۓ --	----	ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥
نام بِنا جنمُ بِرتھا جاۓ --1--	----	ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥
تِسُ سالاہی[1] جِسُ ہرِ دھنُ راسِ -- | [1]سالاحی-	----	ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥
سو وڈبھاگی جِسُ گُر مستکِ ہاتھُ --1-- رہاءُ --	----	ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥
جِسُ نامُ رِدے تِسُ کوٹ کئی سَینا --	----	ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥
جِسُ نامُ رِدے تِسُ سہج سُکھینا --	----	ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥
جِسُ نامُ رِدے سو سیتلُ ہُویا --	----	ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥
نام بِنا دھرِگُ جیونُ مُویا --2--	Page# [1156]	ਨਾਮ ਬਿਨਾ ਧ੍ਰਿਗੁ ਜੀਵਣੁ ਮੂਆ ॥੨॥
جِسُ نامُ رِدے سو جیون مُکتا --	----	ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥
جِسُ نامُ رِدے تِسُ سبھ ہی جُگتا --	----	ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥

جِسُ نامُ رِدے تِنِ ن ءُ نِدھِ پائی ــ ــ	----	ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥
نام بِنا بھّرمِ آوے جائی ــ ــ3ــ ــ	----	ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥
جِسُ نامُ رِدے سو ویپرواہا ــ ــ	----	ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥
جِسُ نامُ رِدے تِسُ سد ہی لاہا ــ ــ	----	ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥
جِسُ نامُ رِدے تِسُ وڈ پروارا ــ ــ	----	ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥
نام بِنا منمُکھ گاوارا ــ ــ4ــ ــ	----	ਨਾਮ ਬਿਨਾ ਮਨਮੁਖ ਗਾਵਾਰਾ ॥੪॥
جِسُ نامُ رِدے تِسُ نِہچل آسنُ ــ ــ	----	ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥
جِسُ نامُ رِدے تِسُ تکھتِ[1] نِواسنُ ــ ــ | [1]تخت ـ	----	ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥
جِسُ نامُ رِدے سو ساچا ساہُ ــ ــ	----	ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥
نامہِینڑ ناہی پتِ ویساہُ ــ ــ5ــ ــ	----	ਨਾਮਹੀਣ ਨਾਹੀ ਪਤਿ ਵੇਸਾਹੁ ॥੫॥
جِسُ نامُ رِدے سو سبھ مہِ جاتا ــ ــ	----	ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥
جِسُ نامُ رِدے سو پُرکھُ بِدھاتا ــ ــ	----	ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥
جِسُ نامُ رِدے سو سبھ تے اُوچا ــ ــ	----	ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥
نام بِنا بھّرمِ جونی مُوچا ــ ــ6ــ ــ	----	ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥੬॥
جِسُ نامُ رِدے تِسُ پّرگٹِ پہارا ــ ــ	----	ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥
جِسُ نامُ رِدے تِسُ مِٹیا انّدھارا ــ ــ	----	ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥
جِسُ نامُ رِدے سو پُرکھُ پرواݨُ ــ ــ	----	ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥
نام بِنا پھِرِ آوݨ جاݨُ ــ ــ7ــ ــ	----	ਨਾਮ ਬਿਨਾ ਫਿਰਿ ਆਵਣ ਜਾਣੁ ॥੭॥

تِن نام پائِیا جِس بھئِو کرِپال --	----	ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥
سادھسنگت مہِ لکھے گوپال[1] -- | گوپال[1]-	----	ਸਾਧਸੰਗਤਿ ਮਹਿ ਲਖੇ ਗੋੁਪਾਲ ॥
آوݨ جاݨ رہے سُکھ پائِیا --	----	ਆਵਣ ਜਾਣ ਰਹੇ ਸੁਖੁ ਪਾਇਆ ॥
کہُ نانک تتے تتُ مِلائِیا --8--1--4--	----	ਕਹੁ ਨਾਨਕ ਤਤੈ ਤਤੁ ਮਿਲਾਇਆ ॥੮॥੧॥੪॥
بھَیرءُ مہلا[1] 5 -- | محلا[1]-	----	ਭੈਰਉ ਮਹਲਾ ੫ ॥
کوٹِ بِسن کینے اوتار --	----	ਕੋਟਿ ਬਿਸਨ ਕੀਨੇ ਅਵਤਾਰ ॥
کوٹِ برہمنّڈ جا کے دھرمسال --	----	ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥
کوٹِ مہیس اُپاءِ سمائے --	----	ਕੋਟਿ ਮਹੇਸ ਉਪਾਇ ਸਮਾਏ ॥
کوٹِ برہمے جگ ساجݨ لائے --1--	----	ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥
اَیسو دھݨی گونّد ہمارا --	----	ਐਸੋ ਧਣੀ ਗੁਵਿੰਦੁ ਹਮਾਰਾ ॥
برنِ ن ساکءُ گُݨ بِستھارا --1-- رہاءُ --	----	ਬਰਨਿ ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥
کوٹِ مائِیا جا کے سیوکاءِ --	----	ਕੋਟਿ ਮਾਇਆ ਜਾ ਕੈ ਸੇਵਕਾਇ ॥
کوٹِ جیء جا کی سِہجاءِ --	----	ਕੋਟਿ ਜੀਅ ਜਾ ਕੀ ਸਿਹਜਾਇ ॥
کوٹِ اُپارجنا تیرے انگِ --	----	ਕੋਟਿ ਉਪਾਰਜਨਾ ਤੇਰੈ ਅੰਗਿ ॥
کوٹِ بھگت بست ہرِ سنّگِ --2--	----	ਕੋਟਿ ਭਗਤ ਬਸਤ ਹਰਿ ਸੰਗਿ ॥੨॥
کوٹِ چھترّپتِ کرت نمسکار --	----	ਕੋਟਿ ਛਤ੍ਰਪਤਿ ਕਰਤ ਨਮਸਕਾਰ ॥
کوٹِ اِندّر ٹھاڈھے ہےَ دُیار --	----	ਕੋਟਿ ਇੰਦ੍ਰ ਠਾਢੇ ਹੈ ਦੁਆਰ ॥
کوٹِ بَیکنّٹھ جا کی دِرسٹی ماہِ --	----	ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥

کوٹِ نام جا کی کیمتِ[1] ناہِ ۔۔3۔۔ | [1]قیمتِ ۔	----	ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥੩॥
کوٹِ پوُرِیئت ہےَ جا کےَ ناد ۔۔	----	ਕੋਟਿ ਪੂਰੀਅਤ ਹੈ ਜਾ ਕੈ ਨਾਦ ॥
کوٹِ اکھارے چلِت بِسماد ۔۔	----	ਕੋਟਿ ਅਖਾਰੇ ਚਲਿਤ ਬਿਸਮਾਦ ॥
کوٹِ سکتِ سِو آگِیاکار ۔۔	----	ਕੋਟਿ ਸਕਤਿ ਸਿਵ ਆਗਿਆਕਾਰ ॥
کوٹِ جیء دیوےَ آدھار ۔۔4۔۔	----	ਕੋਟਿ ਜੀਅ ਦੇਵੈ ਆਧਾਰ ॥੪॥
کوٹِ تِیرتھ جا کے چرن مجھار ۔۔	----	ਕੋਟਿ ਤੀਰਥ ਜਾ ਕੇ ਚਰਨ ਮਝਾਰ ॥
کوٹِ پوِتّر جپت نام چار ۔۔	----	ਕੋਟਿ ਪਵਿਤ੍ਰ ਜਪਤ ਨਾਮ ਚਾਰ ॥
کوٹِ پوُجاری کرتے پوُجا ۔۔	----	ਕੋਟਿ ਪੂਜਾਰੀ ਕਰਤੇ ਪੂਜਾ ॥
کوٹِ بِستھارنُ اورُ ن دوُجا ۔۔5۔۔	----	ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥
کوٹِ مہِما جا کی نِرمل ہنّس ۔۔	----	ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥
کوٹِ اُستتِ جا کی کرت بّرہمنّس ۔۔	----	ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥
کوٹِ پرلء اوپتِ نِمکھ ماہِ ۔۔	----	ਕੋਟਿ ਪਰਲਉ ਓਪਤਿ ਨਿਮਖ ਮਾਹਿ ॥
کوٹِ گُنا تیرے گنّے ن جاہِ ۔۔6۔۔	----	ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥
کوٹِ گِیانی کتھہِ گِیانُ ۔۔	----	ਕੋਟਿ ਗਿਆਨੀ ਕਥਹਿ ਗਿਆਨੁ ॥
کوٹِ دھِیانی دھرت دھِیانُ ۔۔	----	ਕੋਟਿ ਧਿਆਨੀ ਧਰਤ ਧਿਆਨੁ ॥
کوٹِ تپِیسر تپ ہی کرتے ۔۔	----	ਕੋਟਿ ਤਪੀਸਰ ਤਪ ਹੀ ਕਰਤੇ ॥
کوٹِ مُنِیسر مونِ[1] مہِ رہتے ۔۔7۔۔ | [1]مونِ ۔	----	ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥
اوِگت ناتھُ اگوچر سُیامی ۔۔	Page# [1157]	ਅਵਿਗਤ ਨਾਥੁ ਅਗੋਚਰ ਸੁਆਮੀ ॥

پُورِ رہِیا گھٹ انّترجامی --	----	ਪੂਰਿ ਰਹਿਆ ਘਟ ਅੰਤਰਜਾਮੀ ॥
جت کت دیکھءُ تیرا واسا --	----	ਜਤ ਕਤ ਦੇਖਉ ਤੇਰਾ ਵਾਸਾ ॥
نانک کءُ گُرِ کِینو پّرگاسا --5--2--8--	----	ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥
بھَیرءُ مہلا[1] 5 -- | محلا[1]	----	ਭੈਰਉ ਮਹਲਾ ੫ ॥
ستِگُرِ مو کءُ کِینو دانُ --	----	ਸਤਿਗੁਰਿ ਮੋ ਕਉ ਕੀਨੋ ਦਾਨੁ ॥
امول رتنُ ہرِ دِینو نامُ --	----	ਅਮੋਲ ਰਤਨੁ ਹਰਿ ਦੀਨੋ ਨਾਮੁ ॥
سہج بِنود چوج آننّتا --	----	ਸਹਜ ਬਿਨੋਦ ਚੋਜ ਆਨੰਤਾ ॥
نانک کءُ پّربھ مِلِئو اچِنّتا --1--	----	ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥
کہُ نانک کِیرتِ ہرِ ساچی --	----	ਕਹੁ ਨਾਨਕ ਕੀਰਤਿ ਹਰਿ ਸਾਚੀ ॥
بہُرِ بہُرِ تِسُ سنّگِ منُ راچی --1-- رہاءُ --	----	ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥
اچِنّت ہمارے بھوجن بھاءُ --	----	ਅਚਿੰਤ ਹਮਾਰੈ ਭੋਜਨ ਭਾਉ ॥
اچِنّت ہمارےَ لِیچےَ ناءُ --	----	ਅਚਿੰਤ ਹਮਾਰੈ ਲੀਚੈ ਨਾਉ ॥
اچِنّت ہمارے سبدِ اُدھار --	----	ਅਚਿੰਤ ਹਮਾਰੈ ਸਬਦਿ ਉਧਾਰ ॥
اچِنّت ہمارے بھرے بھنّڈار --2--	----	ਅਚਿੰਤ ਹਮਾਰੈ ਭਰੇ ਭੰਡਾਰ ॥੨॥
اچِنّت ہمارے کارج پُورے --	----	ਅਚਿੰਤ ਹਮਾਰੈ ਕਾਰਜ ਪੂਰੇ ॥
اچِنّت ہمارے لِتھے وِسُورے --	----	ਅਚਿੰਤ ਹਮਾਰੈ ਲਥੇ ਵਿਸੂਰੇ ॥
اچِنّت ہمارےَ بَیری مِیتا --	----	ਅਚਿੰਤ ਹਮਾਰੈ ਬੈਰੀ ਮੀਤਾ ॥

اِچنّتو ہی اِہُ منُ وسِ کیتا --3--	----	ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥
اِچنّت پّربھُو ہم کِیا دِلاسا --	----	ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥
اِچنّت ہماری پُورن آسا --	----	ਅਚਿੰਤ ਹਮਾਰੀ ਪੂਰਨ ਆਸਾ ॥
اِچنّت ہمّہا کءُ سگل سِدھانْتُ --	----	ਅਚਿੰਤ ਹਮ੍ਾ ਕਉ ਸਗਲ ਸਿਧਾਂਤੁ ॥
اِچنّتُ ہم کءُ گُرِ دِینو منّتُ --4--	----	ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥
اِچنّت ہمارے بنسے بَیر --	----	ਅਚਿੰਤ ਹਮਾਰੇ ਬਿਨਸੇ ਬੈਰ ॥
اِچنّت ہمارے مٹے انّدھیر --	----	ਅਚਿੰਤ ਹਮਾਰੇ ਮਿਟੇ ਅੰਧੇਰ ॥
اِچنّتو ہی منِ کِیرتنُ مِیٹھا --	----	ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥
اِچنّتو ہی پّربھُ گھٹِ گھٹِ ڈِیٹھا --5--	----	ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥
اِچنّت مِٹِئو ہےَ سگلو بھرما --	----	ਅਚਿੰਤ ਮਿਟਿਓ ਹੈ ਸਗਲੋ ਭਰਮਾ ॥
اِچنّت وسِئو منِ سُکھ بِسّراما --	----	ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥
اِچنّت ہمارےَ انہت واجےَ --	----	ਅਚਿੰਤ ਹਮਾਰੈ ਅਨਹਤ ਵਾਜੈ ॥
اِچنّت ہمارےَ گوبِنّدُ گاجےَ --6--	----	ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥
اِچنّت ہمارےَ منُ پتِیانا --	----	ਅਚਿੰਤ ਹਮਾਰੈ ਮਨੁ ਪਤੀਆਨਾ ॥
نِہچل دھنی اِچنّتُ پچھانا --	----	ਨਿਹਚਲ ਧਨੀ ਅਚਿੰਤੁ ਪਛਾਨਾ ॥
اِچنّتو اُپجِئو سگل بِبیکا --	----	ਅਚਿੰਤੋ ਉਪਜਿਓ ਸਗਲ ਬਿਬੇਕਾ ॥
اِچنّت چری ہتھِ ہرِ ہرِ ٹیکا --7--	----	ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥
اِچنّت پّربھُو دھُرِ لِکھِیا لیکھُ --	----	ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥
اِچنّت مِلِئو پّربھُ ٹھاکُرُ ایکُ --	----	ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥

چِنت اچِنتّا سگلی گئی --	----	ਚਿੰਤ ਅਚਿੰਤਾ ਸਗਲੀ ਗਈ ॥
پّربھ نانک نانک نانک مئی --6--3--8--	----	ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥
بھَیرءُ بانْڑی بھگتا کی --	----	ਭੈਰਉ ਬਾਣੀ ਭਗਤਾ ਕੀ ॥
کبیر جیءُ گھرُ 1	----	ਕਬੀਰ ਜੀਉ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اِہُ دھنُ میرے ہرِ کو ناءُ --	----	ਇਹੁ ਧਨੁ ਮੇਰੇ ਹਰਿ ਕੋ ਨਾਉ ॥
گانْٹھِ ن بادھءُ بیچِ ن کھاءُ --1-- رہاءُ --	----	ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥
ناءُ میرے کھیتی ناءُ میرے باری --	----	ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥
بھگتِ کرءُ جنُ سرنِ تُمھّاری --1--	----	ਭਗਤਿ ਕਰਉ ਜਨੁ ਸਰਨਿ ਤੁਮ੍ਹਾਰੀ ॥੧॥
ناءُ میرے مائِیا ناءُ میرے پُوںجی --	----	ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥
تُمہِ چھوڈِ جانءُ نہی دوُجی --2--	----	ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥
ناءُ میرے بنّدھِپ ناءُ میرے بھائی --	----	ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥
ناءُ میرے سنّگِ انّتِ ہوءِ سکھائی --3--	----	ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥
مائِیا مہِ جِسُ رکھےَ اُداسُ --	----	ਮਾਇਆ ਮਹਿ ਜਿਸੁ ਰਖੈ ਉਦਾਸੁ ॥
کہِ کبیر ہءُ تا کو داسُ --4--1--	----	ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥
نانْگے آونُ نانْگے جانا --	----	ਨਾਂਗੇ ਆਵਨੁ ਨਾਂਗੇ ਜਾਨਾ ॥

کوءِ ن رہہےَ راجا رانا --1--	----	ਕੋਇ ਨ ਰਹਿਹੈ ਰਾਜਾ ਰਾਨਾ ॥੧॥
رامُ راجا نءُ نِدھِ میرے --	----	ਰਾਮੁ ਰਾਜਾ ਨਉ ਨਿਧਿ ਮੇਰੈ ॥
سنّپےَ ہیتُ کلتُ دھنُ تیرے --1-- رہاءُ --	Page# [1158]	ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥
آوت سنّگ ن جات سنّگاتی --	----	ਆਵਤ ਸੰਗ ਨ ਜਾਤ ਸੰਗਾਤੀ ॥
کہا بھِئُو درِ بانْدھے ہاتھی --2--	----	ਕਹਾ ਭਇਓ ਦਰਿ ਬਾਂਧੇ ਹਾਥੀ ॥੨॥
لنّکا گڈھُ سونے کا بھِئیا --	----	ਲੰਕਾ ਗੜੁ ਸੋਨੇ ਕਾ ਭਇਆ ॥
مورکھُ راونُ کِیا لے گِئیا --3--	----	ਮੂਰਖੁ ਰਾਵਨੁ ਕਿਆ ਲੇ ਗਇਆ ॥੩॥
کہِ کبِیر کِچھُ گُنُ بیچارِ --	----	ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥
چلے جُیاری دُءِ ہتھ جھارِ --4--2--	----	ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥
مَیلا برہما مَیلا اِنّدُ --	----	ਮੈਲਾ ਬ੍ਰਹਮਾ ਮੈਲਾ ਇੰਦੁ ॥
روِ مَیلا مَیلا ہےَ چنّدُ --1--	----	ਰਵਿ ਮੈਲਾ ਮੈਲਾ ਹੈ ਚੰਦੁ ॥੧॥
مَیلا ملتا اِہُ سنّسارُ --	----	ਮੈਲਾ ਮਲਤਾ ਇਹੁ ਸੰਸਾਰੁ ॥
اِکُ ہرِ نِرملُ جا کا انّتُ ن پارُ --1-- رہاءُ --	----	ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥
مَیلے برہمنّڈاءِ کےَ اِیس --	----	ਮੈਲੇ ਬ੍ਰਹਮੰਡਾਇ ਕੈ ਈਸ ॥
مَیلے نِس باسُر دِن تِیس --2--	----	ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥
مَیلا موتی مَیلا ہِیرُ --	----	ਮੈਲਾ ਮੋਤੀ ਮੈਲਾ ਹੀਰੁ ॥
مَیلا پئُنُ پاوکُ ارُ نِیرُ --3--	----	ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥

مَیلے سِو سنّکرا مہیس ۔۔	----	ਮੈਲੇ ਸਿਵ ਸੰਕਰਾ ਮਹੇਸ ॥
مَیلے سِدھ سادھِک اُر بھیکھ ۔۔4۔۔	----	ਮੈਲੇ ਸਿਧ ਸਾਧਿਕ ਅਰੁ ਭੇਖ ॥੪॥
مَیلے جوگی جنگّم جٹا سہیتِ ۔۔	----	ਮੈਲੇ ਜੋਗੀ ਜੰਗਮ ਜਟਾ ਸਹੇਤਿ ॥
مَیلی کائِیا ہنّس سمیتِ ۔۔5۔۔	----	ਮੈਲੀ ਕਾਇਆ ਹੰਸ ਸਮੇਤਿ ॥੫॥
کہِ کبِیر تے جن پروان ۔۔	----	ਕਹਿ ਕਬੀਰ ਤੇ ਜਨ ਪਰਵਾਨ ॥
نِرمل تے جو رامہِ جان ۔۔6۔۔3۔۔	----	ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥
منُ کرِ مکا[1] کِبلا[2] کرِ دیہی ۔۔ | [1]مقا۔ [2]قِبلا۔	----	ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥
بولنہارُ پرم گُرُ ایہی ۔۔1۔۔	----	ਬੋਲਨਹਾਰੁ ਪਰਮ ਗੁਰੁ ਏਹੀ ॥੧॥
کہُ رے مُلاں بانْگ نِواج[1] ۔۔ | [1]نِواز۔	----	ਕਹੁ ਰੇ ਮੁਲਾਂ ਬਾਂਗ ਨਿਵਾਜ ॥
ایک مسِیتِ دسےَ درواج[1] ۔۔1۔۔ رہاءُ ۔۔ | [1]درواز۔	----	ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥
مِسِمِلِ تامسُ بھرمُ کدُوری ۔۔	----	ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥
بھاکھِ لے پنّچےَ ہوءِ سبُوری[1] ۔۔2۔۔ | [1]صبُوری۔	----	ਭਾਖਿ ਲੇ ਪੰਚੈ ਹੋਇ ਸਬੂਰੀ ॥੨॥
ہِنّدُو تُرک کا ساہِبُ[1] ایک ۔۔ | [1]صاحِبُ۔	----	ਹਿੰਦੂ ਤੁਰਕ ਕਾ ਸਾਹਿਬੁ ਏਕ ॥
کہ کرےَ مُلاں کہ کرےَ سیکھ ۔۔3۔۔	----	ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥
کہِ کبِیر ہءُ بھِئیا دِوانا ۔۔	----	ਕਹਿ ਕਬੀਰ ਹਉ ਭਇਆ ਦਿਵਾਨਾ ॥
مُسِ مُسِ منُویا سہجِ سمانا ۔۔4۔۔4۔۔	----	ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥
گنّگا کےَ سنّگِ سلِتا بِگری ۔۔	----	ਗੰਗਾ ਕੈ ਸੰਗਿ ਸਲਿਤਾ ਬਿਗਰੀ ॥
سو سلِتا گنّگا ہوءِ نِبری ۔۔1۔۔	----	ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥

بِگرِئو کبیرا رام دُہائی --	----	ਬਿਗਰਿਓ ਕਬੀਰਾ ਰਾਮ ਦੁਹਾਈ ॥
ساچُ بھئِئو ان کتہِ ن جائی --1-- رہاءُ --	----	ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥
چنّدن کےَ سنّگِ ترورُ بِگرِئو --	----	ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥
سو ترورُ چنّدنُ ہوءِ نِبرِئو --2--	----	ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥
پارس کےَ سنّگِ تانْبا بِگرِئو --	----	ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥
سو تانْبا کنّچنُ ہوءِ نِبرِئو --3--	----	ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥
سنّتن سنّگِ کبیرا بِگرِئو --	----	ਸੰਤਨ ਸੰਗਿ ਕਬੀਰਾ ਬਿਗਰਿਓ ॥
سو کبیرُ رامےَ ہوءِ نِبرِئو --4--5--	----	ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥
ماتھے تِلکُ ہتھِ مالا باناں --	----	ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
لوگن رامُ کھِلئُنا جاناں --1--	----	ਲੋਗਨ ਰਾਮੁ ਖਿਲਉਨਾ ਜਾਨਾਂ ॥੧॥
جءُ ہءُ بئُرا تءُ رام تورا --	----	ਜਉ ਹਉ ਬਉਰਾ ਤਉ ਰਾਮ ਤੋਰਾ ॥
لوگُ مرمُ کہ جانےَ مورا --1-- رہاءُ --	----	ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥
تورءُ ن پاتی پوُجءُ ن دیوا --	----	ਤੋਰਉ ਨ ਪਾਤੀ ਪੂਜਉ ਨ ਦੇਵਾ ॥
رام بھگتِ بِنُ نِہپھل سیوا --2--	----	ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥
ستِگُرُ پوُجءُ سدا سدا مناوءُ --	----	ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥
ایَسی سیو درگہ سُکھُ پاوءُ --3--	----	ਐਸੀ ਸੇਵ ਦਰਗਹ ਸੁਖੁ ਪਾਵਉ ॥੩॥
لوگُ کہےَ کبیرُ بئُرانا --	----	ਲੋਗੁ ਕਹੈ ਕਬੀਰੁ ਬਉਰਾਨਾ ॥
کبیر کا مرمُ رام پہچاناں --4--6--	----	ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥

اُلٹِ جاتِ کُل دوءُو بِساری --	----	ਉਲਟਿ ਜਾਤਿ ਕੁਲ ਦੋਊ ਬਿਸਾਰੀ ॥
سُنّن سہج مہِ بُنت ہماری --1--	----	ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥
ہمرا جھگرا رہا ن کوءُو --	----	ਹਮਰਾ ਝਗਰਾ ਰਹਾ ਨ ਕੋਊ ॥
پنّڈِت مُلاں چھاڈے دوءُو --1-- رہاءُ --	----	ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
بُنِ بُنِ آپ آپُ پہِراوءُ --	Page# [1159]	ਬੁਨਿ ਬੁਨਿ ਆਪ ਆਪੁ ਪਹਿਰਾਵਉ ॥
جہ نہی آپُ تہا ہوءِ گاوءُ --2--	----	ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥
پنّڈِت مُلاں جو لِکھِ دِییا --	----	ਪੰਡਿਤ ਮੁਲਾਂ ਜੋ ਲਿਖਿ ਦੀਆ ॥
چھاڈِ چلے ہم کچھُو ن لییا --3--	----	ਛਾਡਿ ਚਲੇ ਹਮ ਕਛੂ ਨ ਲੀਆ ॥੩॥
رِدےَ اِکھلاسُ[1] نِرکھِ لے مِیرا -- | [1] اِخلاص-	----	ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥
آپُ کھوجِ کھوجِ ملے کبیرا --4--7--	----	ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥
نِردھن آدرُ کوئی ن دےءِ --	----	ਨਿਰਧਨ ਆਦਰੁ ਕੋਈ ਨ ਦੇਇ ॥
لاکھ جتن کرےَ اوہُ چِتِ ن دھرےءِ --1-- رہاءُ --	----	ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥
جءُ نِردھنُ سردھن کےَ جاءِ --	----	ਜਉ ਨਿਰਧਨੁ ਸਰਧਨ ਕੈ ਜਾਇ ॥
آگے بیَٹھا پیِٹھِ پھِراءِ --1--	----	ਆਗੇ ਬੈਠਾ ਪੀਠਿ ਫਿਰਾਇ ॥੧॥
جءُ سردھنُ نِردھن کےَ جاءِ --	----	ਜਉ ਸਰਧਨੁ ਨਿਰਧਨ ਕੈ ਜਾਇ ॥
دِییا آدرُ لِییا بُلاءِ --2--	----	ਦੀਆ ਆਦਰੁ ਲੀਆ ਬੁਲਾਇ ॥੨॥
نِردھنُ سردھنُ دونءُ بھائی --	----	ਨਿਰਧਨੁ ਸਰਧਨੁ ਦੋਨਉ ਭਾਈ ॥
پّربھ کی کلا ن میٹی جائی --3--	----	ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥

کہِ کبِیر نِردھنُ ہےَ سوئی --	----	ਕਹਿ ਕਬੀਰ ਨਿਰਧਨੁ ਹੈ ਸੋਈ ॥
جا کے ہِردےَ نامُ ن ہوئی --4--8--	----	ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥
گُر سیوا تے بھگتِ کمائی --	----	ਗੁਰ ਸੇਵਾ ਤੇ ਭਗਤਿ ਕਮਾਈ ॥
تب اِہ مانس دیہی پائی --	----	ਤਬ ਇਹ ਮਾਨਸ ਦੇਹੀ ਪਾਈ ॥
اِس دیہی کءُ سِمرہِ دیو --	----	ਇਸ ਦੇਹੀ ਕਉ ਸਿਮਰਹਿ ਦੇਵ ॥
سو دیہی بھجُ ہرِ کی سیو --1--	----	ਸੋ ਦੇਹੀ ਭਜੁ ਹਰਿ ਕੀ ਸੇਵ ॥੧॥
بھجہُ گوبِنّد[1] بھوُلِ مت جاہُ -- | [1]گوبِنّد-	----	ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
مانس جنم کا ایہی لاہُ --1-- رہاءُ --	----	ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
جب لگُ جرا روگُ نہی آئِیا --	----	ਜਬ ਲਗੁ ਜਰਾ ਰੋਗੁ ਨਹੀ ਆਇਆ ॥
جب لگُ کالِ گرّسی نہی کائِیا --	----	ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
جب لگُ بِکل بھئی نہی بانی --	----	ਜਬ ਲਗੁ ਬਿਕਲ ਭਈ ਨਹੀ ਬਾਨੀ ॥
بھجِ لیہِ رے من سارِگپانی --2--	----	ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥
اب ن بھجسِ بھجسِ کب بھائی --	----	ਅਬ ਨ ਭਜਸਿ ਭਜਸਿ ਕਬ ਭਾਈ ॥
آوےَ انّتُ ن بھجِیا جائی --	----	ਆਵੈ ਅੰਤੁ ਨ ਭਜਿਆ ਜਾਈ ॥
جو کِچھُ کرہِ سوئی اب سارُ --	----	ਜੋ ਕਿਛੁ ਕਰਹਿ ਸੋਈ ਅਬ ਸਾਰੁ ॥
پھِرِ پچھُتاہُ ن پاوہُ پارُ --3--	----	ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥
سو سیوکُ جو لائِیا سیو --	----	ਸੋ ਸੇਵਕੁ ਜੋ ਲਾਇਆ ਸੇਵ ॥
تِن ہی پاۓ نِرنّجن دیو --	----	ਤਿਨ ਹੀ ਪਾਏ ਨਿਰੰਜਨ ਦੇਵ ॥
گُر مِلِ تا کے کھُلّھے کپاٹ --	----	ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥

بہُرِ ن آوے جوُنی باٹ --4--	----	ਬਹੁਰਿ ਨ ਆਵੈ ਜੋਨੀ ਬਾਟ ॥੪॥
اِہی تیرا اُسرُ اِہ تیری بار --	----	ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
گھٹ بھِیترِ توُ دیکھُ بِچارِ --	----	ਘਟ ਭੀਤਰਿ ਤੂ ਦੇਖੁ ਬਿਚਾਰਿ ॥
کہت کبِیرُ جِیتِ کے ہارِ --	----	ਕਹਤ ਕਬੀਰੁ ਜੀਤਿ ਕੈ ਹਾਰਿ ॥
بہُ بِدھِ کہِئو پُکارِ پُکارِ --5--1--9--	----	ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
سِو کی پُری بسے بُدھِ سارُ --	----	ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥
تہ تُمّہ مِلِ کے کرہُ بِچارُ --	----	ਤਹ ਤੁਮ੍ ਮਿਲਿ ਕੈ ਕਰਹੁ ਬਿਚਾਰੁ ॥
اِیت اُوت کی سوجھی پرے --	----	ਈਤ ਊਤ ਕੀ ਸੋਝੀ ਪਰੈ ॥
کئُنُ کرم میرا کرِ کرِ مرے --1--	----	ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥
نِج پد اُوپرِ لاگو دھِیانُ --	----	ਨਿਜ ਪਦ ਊਪਰਿ ਲਾਗੋ ਧਿਆਨੁ ॥
راجا رام نامُ مورا بّرہم گِیانُ --1-- رہاءُ --	----	ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
مُول دُیارے بنّدھِیا بنّدھُ --	----	ਮੂਲ ਦੁਆਰੈ ਬੰਧਿਆ ਬੰਧੁ ॥
روِ اُوپرِ گہِ راکھِیا چنّدُ --	----	ਰਵਿ ਊਪਰਿ ਗਹਿ ਰਾਖਿਆ ਚੰਦੁ ॥
پچھم دُیارے سُورجُ تپے --	----	ਪਛਮ ਦੁਆਰੈ ਸੂਰਜੁ ਤਪੈ ॥
میر ڈنّڈ سِر اُوپرِ بسے --2--	----	ਮੇਰ ਡੰਡ ਸਿਰ ਊਪਰਿ ਬਸੈ ॥੨॥
پسچم دُیارے کی سِل اوڑ --	----	ਪਸਚਮ ਦੁਆਰੇ ਕੀ ਸਿਲ ਓੜ ॥
تِہ سِل اُوپرِ کھِڑکی اُئر --	----	ਤਿਹ ਸਿਲ ਊਪਰਿ ਖਿੜਕੀ ਅਉਰ ॥
کھِڑکی اُوپرِ دسوا دُیارُ --	----	ਖਿੜਕੀ ਊਪਰਿ ਦਸਵਾ ਦੁਆਰੁ ॥

کہِ کبِیر تا کا انّتُ ن پارُ --10--2--3--	----	ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥
سو مُلاں جو من سِءُ لرے --	----	ਸੋ ਮੁਲਾਂ ਜੋ ਮਨ ਸਿਉ ਲਰੈ ॥
گُر اُپدیِس کال سِءُ جُرے --	----	ਗੁਰ ਉਪਦੇਸਿ ਕਾਲ ਸਿਉ ਜੁਰੈ ॥
کال پُرکھُ کا مردے مانُ --	----	ਕਾਲ ਪੁਰਖ ਕਾ ਮਰਦੈ ਮਾਨੁ ॥
تِسُ مُلا کءُ سدا سلامُ --1--	----	ਤਿਸੁ ਮੁਲਾ ਕਉ ਸਦਾ ਸਲਾਮੁ ॥੧॥
ہے ہجُورِ[1] کت دُورِ بتاوہُ -- | [1]حضُورِ-	----	ਹੈ ਹਜੂਰਿ ਕਤ ਦੂਰਿ ਬਤਾਵਹੁ ॥
دُنّدر بادھہُ سُنّدر پاوہُ --1-- رہاءُ --	Page# [1160]	ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥
کاجی[1] سو جُ کائِیا بیِچارے -- | [1]قاضی-	----	ਕਾਜੀ ਸੋ ਜੁ ਕਾਇਆ ਬੀਚਾਰੈ ॥
کائِیا کی اگنِ برّہمُ پرجارے --	----	ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥
سُپنےَ بِنّدُ ن دیئی جھرنا --	----	ਸੁਪਨੈ ਬਿੰਦੁ ਨ ਦੇਈ ਝਰਨਾ ॥
تِسُ کاجی[1] کءُ جرا ن مرنا --2-- | [1]قاضی-	----	ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥
سو سُرتانُ جُ دُءِ سر تانے --	----	ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥
باہرِ جاتا بھیِترِ آنے --	----	ਬਾਹਰਿ ਜਾਤਾ ਭੀਤਰਿ ਆਨੈ ॥
گگن منّڈل مہِ لسکرُ[1] کرے -- | [1]لشکرُ-	----	ਗਗਨ ਮੰਡਲ ਮਹਿ ਲਸਕਰੁ ਕਰੈ ॥
سو سُرتانُ چھترُّ سِرِ دھرے --3--	----	ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥
جوگی گورکھُ گورکھُ کرے --	----	ਜੋਗੀ ਗੋਰਖੁ ਗੋਰਖੁ ਕਰੈ ॥
ہِنّدو رام نامُ اُچرے --	----	ਹਿੰਦੂ ਰਾਮ ਨਾਮੁ ਉਚਰੈ ॥
مُسلمان کا ایکُ کھُداءِ[1] -- | [1]خُداءِ-	----	ਮੁਸਲਮਾਨ ਕਾ ਏਕੁ ਖੁਦਾਇ ॥

کِبیر کا سُیامی رہِیا سماءِ --4--3--11--	----	ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥
مہلا[1] 5 -- | [1]محلا-	----	ਮਹਲਾ ੫ ॥
جو پاتھر کءُ کہتے دیو --	----	ਜੋ ਪਾਥਰ ਕਉ ਕਹਤੇ ਦੇਵ ॥
تا کی بِرتھا ہووےَ سیو --	----	ਤਾ ਕੀ ਬਿਰਥਾ ਹੋਵੈ ਸੇਵ ॥
جو پاتھر کی پانْئی پاءِ --	----	ਜੋ ਪਾਥਰ ਕੀ ਪਾਂਈ ਪਾਇ ॥
تِس کی گھال اجانْئی[1] جاءِ --1-- | [1]اضانْئِی-	----	ਤਿਸ ਕੀ ਘਾਲ ਅਜਾਂਈ ਜਾਇ ॥੧॥
ٹھاکُرُ ہمرا سد بولنّتا --	----	ਠਾਕੁਰੁ ਹਮਰਾ ਸਦ ਬੋਲੰਤਾ ॥
سرب جِیا کءُ پرّبھُ دانُ دیتا --1-- رہاءُ --	----	ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥
انّترِ دےءُ ن جانےَ انّدھُ --	----	ਅੰਤਰਿ ਦੇਉ ਨ ਜਾਨੈ ਅੰਧੁ ॥
بھرّم کا موہِیا پاوےَ پھنّدھُ --	----	ਭ੍ਰਮ ਕਾ ਮੋਹਿਆ ਪਾਵੈ ਫੰਧੁ ॥
ن پاتھرُ بولےَ نا کِچھُ دےءِ --	----	ਨ ਪਾਥਰੁ ਬੋਲੈ ਨਾ ਕਿਛੁ ਦੇਇ ॥
پھوکٹ کرم نِہپھل ہےَ سیو --2--	----	ਫੋਕਟ ਕਰਮ ਨਿਹਫਲ ਹੈ ਸੇਵ ॥੨॥
جے مِرتک کءُ چنّدنُ چڑاوےَ --	----	ਜੇ ਮਿਰਤਕ ਕਉ ਚੰਦਨੁ ਚੜਾਵੈ ॥
اُس تے کہہُ کون پھل پاوےَ --	----	ਉਸ ਤੇ ਕਹਹੁ ਕਵਨ ਫਲ ਪਾਵੈ ॥
جے مِرتک کءُ بِسٹا ماہِ رُلائی --	----	ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥
تاں مِرتک کا کِیا گھٹِ جائی --3--	----	ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥
کہت کبِیرہءُ کہءُ پُکارِ --	----	ਕਹਤ ਕਬੀਰ ਹਉ ਕਹਉ ਪੁਕਾਰਿ ॥

سمجھِ دیکھُ ساکت گاوار --	----	ਸਮਝਿ ਦੇਖੁ ਸਾਕਤ ਗਾਵਾਰ ॥
دُوجےَ بھاءِ بہُتُ گھر گالے --	----	ਦੂਜੈ ਭਾਇ ਬਹੁਤੁ ਘਰ ਗਾਲੇ ॥
رام بھگت ہےَ سدا سُکھالے --4--4--12--	----	ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥
جل مہِ مین مائیا کے بیدھے --	----	ਜਲ ਮਹਿ ਮੀਨ ਮਾਇਆ ਕੇ ਬੇਧੇ ॥
دِیپک پتنّگ مائیا کے چھیدے --	----	ਦੀਪਕ ਪਤੰਗ ਮਾਇਆ ਕੇ ਛੇਦੇ ॥
کام مائیا کُنّچر کءُ بِیاپے --	----	ਕਾਮ ਮਾਇਆ ਕੁੰਚਰ ਕਉ ਬਿਆਪੈ ॥
بھُئِئنّگم بھرِنّگ مائیا مہِ کھاپے --1--	----	ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥
مائیا اَیسی موہنی بھائی --	----	ਮਾਇਆ ਐਸੀ ਮੋਹਨੀ ਭਾਈ ॥
جیتے جیء تیتے ڈہکائی --1-- رہاءُ --	----	ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥
پنّکھی مِرگ مائیا مہِ راتے --	----	ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥
ساکر ماکھی ادھِک سنّتاپے --	----	ਸਾਕਰ ਮਾਖੀ ਅਧਿਕ ਸੰਤਾਪੇ ॥
تُرے اُسٹ مائیا مہِ بھیلا --	----	ਤੁਰੇ ਉਸਟ ਮਾਇਆ ਮਹਿ ਭੇਲਾ ॥
سِدھ چئُراسیِہ مائیا مہِ کھیلا --2--	----	ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥
چھِء جتی مائیا کے بنّدا --	----	ਛਿਅ ਜਤੀ ਮਾਇਆ ਕੇ ਬੰਦਾ ॥
نوےَ ناتھ سُورج ارُ چنّدا --	----	ਨਵੈ ਨਾਥ ਸੂਰਜ ਅਰੁ ਚੰਦਾ ॥
تپے رکھیسر مائیا مہِ سُوتا --	----	ਤਪੇ ਰਖੀਸਰ ਮਾਇਆ ਮਹਿ ਸੂਤਾ ॥
مائیا مہِ کالُ ارُ پنّچ دُوتا --3--	----	ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥
سُیان سِیال مائیا مہِ راتا --	----	ਸੁਆਨ ਸਿਆਲ ਮਾਇਆ ਮਹਿ ਰਾਤਾ ॥

بنّتر چیتے ار سِنگھاتا --	----	ਬੰਤਰ ਚੀਤੇ ਅਰੁ ਸਿੰਘਾਤਾ ॥
مانْجار گاڈر ار لُوبرا --	----	ਮਾਂਜਾਰ ਗਾਡਰ ਅਰੁ ਲੂਬਰਾ ॥
بِرکھ مُول مائیا مہِ پرا --4--	----	ਬਿਰਖ ਮੂਲ ਮਾਇਆ ਮਹਿ ਪਰਾ ॥੪॥
مائیا انترِ بھینے دیو --	----	ਮਾਇਆ ਅੰਤਰਿ ਭੀਨੇ ਦੇਵ ॥
ساگر اِندّرا ار دھرتیو --	----	ਸਾਗਰ ਇੰਦ੍ਰਾ ਅਰੁ ਧਰਤੇਵ ॥
کہِ کبیر جِسُ اُدرُ تِسُ مائِیا --	----	ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥
تب چھُوٹے جب سادھُو پائِیا --13--5--5--	----	ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥
جب لگُ میری میری کرے --	----	ਜਬ ਲਗੁ ਮੇਰੀ ਮੇਰੀ ਕਰੈ ॥
تب لگُ کاجُ ایکُ نہی سرے --	----	ਤਬ ਲਗੁ ਕਾਜੁ ਏਕੁ ਨਹੀ ਸਰੈ ॥
جب میری میری مِٹ جاءِ --	----	ਜਬ ਮੇਰੀ ਮੇਰੀ ਮਿਟਿ ਜਾਇ ॥
تب پّربھ کاجُ سوارہِ آءِ --1--	----	ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥
اَیسا گیانُ بِچارُ منا --	Page# [1161]	ਐਸਾ ਗਿਆਨੁ ਬਿਚਾਰੁ ਮਨਾ ॥
ہرِ کی ن سمرہُ دُکھ بھنّجنا --1-- رہاءُ --	----	ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥
جب لگُ سِنگھُ رہے بن ماہِ --	----	ਜਬ ਲਗੁ ਸਿੰਘੁ ਰਹੈ ਬਨ ਮਾਹਿ ॥
تب لگُ بنُ پھُولے ہی ناہِ --	----	ਤਬ ਲਗੁ ਬਨੁ ਫੂਲੈ ਹੀ ਨਾਹਿ ॥
جب ہی سِیارُ سِنگھ کءُ کھاءِ --	----	ਜਬ ਹੀ ਸਿਆਰੁ ਸਿੰਘ ਕਉ ਖਾਇ ॥
پھُولِ رہی سگلی بنراءِ --2--	----	ਫੂਲਿ ਰਹੀ ਸਗਲੀ ਬਨਰਾਇ ॥੨॥

جِیتو بُوڈّے ہارو تِرے --	----	ਜੀਤੋ ਬੂਡੈ ਹਾਰੋ ਤਿਰੈ ॥
گُر پرسادی پارِ اُترے --	----	ਗੁਰ ਪਰਸਾਦੀ ਪਾਰਿ ਉਤਰੈ ॥
داسُ کبِیرُ کہے سمجھاءِ --	----	ਦਾਸੁ ਕਬੀਰੁ ਕਹੈ ਸਮਝਾਇ ॥
کیول رام رہہُ لِو لاءِ --3--6--14--	----	ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥
سترِ سےءِ سلار ہے جا کے --	----	ਸਤਰਿ ਸੈਇ ਸਲਾਰ ਹੈ ਜਾ ਕੇ ॥
سوا لاکھُ پیَکابر تا کے --	----	ਸਵਾ ਲਾਖੁ ਪੈਕਾਬਰ ਤਾ ਕੇ ॥
سیکھ جُ کہِیئہِ کوٹِ اٹھاسی --	----	ਸੇਖ ਜੁ ਕਹੀਅਹਿ ਕੋਟਿ ਅਠਾਸੀ ॥
چھپن کوٹِ جا کے کھیل کھاسی --1--	----	ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥
مو گرِیب[1] کی کو گُجراوے -- | [1]غرِیب-	----	ਮੋ ਗਰੀਬ ਕੀ ਕੋ ਗੁਜਰਾਵੈ ॥
مجلِسِ دُورِ مہلُ[1] کو پاوے --1-- رہاءُ -- | [1]محلُ-	----	ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥
تیتِیس کروڑی ہے کھیل[1] کھانا[2] -- | [1]خیل- [2]خانا-	----	ਤੇਤੀਸ ਕਰੋੜੀ ਹੈ ਖੇਲ ਖਾਨਾ ॥
چئُراسی لکھ پھِرے دِواناں --	----	ਚਉਰਾਸੀ ਲਖ ਫਿਰੈ ਦਿਵਾਨਾਂ ॥
بابا آدم کءُ کِچھُ ندرِ دِکھائی --	----	ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥
اُنِ بھی بھِستِ گھنیری پائی --2--	----	ਉਨਿ ਭੀ ਭਿਸਤਿ ਘਨੇਰੀ ਪਾਈ ॥੨॥
دِل کھلہلُ جا کے جرد[1] رُو بانی -- | [1]زرد-	----	ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥
چھوڈِ کتیب کرے سیتانی[1] -- | [1]شَیطانی-	----	ਛੋਡਿ ਕਤੇਬ ਕਰੈ ਸੈਤਾਨੀ ॥

دُنِیا دوسُ روسُ ہےَ لوئی ـــ	----	ਦੁਨੀਆ ਦੋਸੁ ਰੋਸੁ ਹੈ ਲੋਈ ॥
اپنا کِیا پاوےَ سوئی ـــ3ـــ	----	ਅਪਨਾ ਕੀਆ ਪਾਵੈ ਸੋਈ ॥੩॥
تُم داتے ہم سدا بھِکھاری ـــ	----	ਤੁਮ ਦਾਤੇ ਹਮ ਸਦਾ ਭਿਖਾਰੀ ॥
دےءُ جابُ ہوءِ بجگاری ـــ	----	ਦੇਉ ਜਬਾਬੁ ਹੋਇ ਬਜਗਾਰੀ ॥
داسُ کبِیرُ تیری پنہ سماناں ـــ	----	ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
بھِستُ نجِیکِ راکھُ رہمانا[1] ـــ4ـــ7ـــ15ـــ	----	ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥
سبھُ کوئی چلن کہت ہےَ اُوہاں ـــ	----	ਸਭੁ ਕੋਈ ਚਲਨ ਕਹਤ ਹੈ ਊਹਾਂ ॥
نا جانءُ بیَکُنّٹھُ ہےَ کہاں ـــ1ـــ رہاءُ ـــ	----	ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥
آپ آپ کا مرمُ ن جاناں ـــ	----	ਆਪ ਆਪ ਕਾ ਮਰਮੁ ਨ ਜਾਨਾਂ ॥
باتن ہی بیَکُنّٹھُ بکھاناں ـــ1ـــ	----	ਬਾਤਨ ਹੀ ਬੈਕੁੰਠੁ ਬਖਾਨਾਂ ॥੧॥
جب لگُ من بیَکُنّٹھ کی آس ـــ	----	ਜਬ ਲਗੁ ਮਨ ਬੈਕੁੰਠ ਕੀ ਆਸ ॥
تب لگُ ناہی چرن نِواس ـــ2ـــ	----	ਤਬ ਲਗੁ ਨਾਹੀ ਚਰਨ ਨਿਵਾਸ ॥੨॥
کھائی کوٹُ ن پرل پگارا ـــ	----	ਖਾਈ ਕੋਟੁ ਨ ਪਰਲ ਪਗਾਰਾ ॥
نا جانءُ بیَکُنّٹھ دُیارا ـــ3ـــ	----	ਨਾ ਜਾਨਉ ਬੈਕੁੰਠ ਦੁਆਰਾ ॥੩॥
کہِ کمیر اب کہیۓَ کاہِ ـــ	----	ਕਹਿ ਕਮੀਰ ਅਬ ਕਹੀਐ ਕਾਹਿ ॥
سادھسنّگتِ بیَکُنّٹھےَ آہِ ـــ4ـــ8ـــ16ـــ	----	ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥
کِءُ لیجےَ گڈھُ بنّکا بھائی ـــ	----	ਕਿਉ ਲੀਜੈ ਗਢੁ ਬੰਕਾ ਭਾਈ ॥
دوور کوٹ ارُ تیور کھائی ـــ1ـــ رہاءُ ـــ	----	ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥

[1] رحمانا۔

پاںْچ پچِیس موہ مد متسر آڈی پربل مائِیا ـ ـ	----	ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
جن گرِیب[1] کو جورُ[2] ن پہُچےَ کہا کرءُ رگھُرائِیا ـ ـ1ـ ـ | [1]غرِیب۔ [2]زورُ۔	----	ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
کامُ کِواری دُکھُ سُکھُ دروانی پاپُ پُنّنُ درواجا[1] ـ ـ | [1]دروازا۔	----	ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥
کّرودھُ پّردھانُ مہا بڈ دُنّدر مہ منُ ماواسی راجا ـ ـ2ـ ـ	----	ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਮਹ ਮਨੁ ਮਾਵਾਸੀ ਰਾਜਾ ॥੨॥
سّواد سناہ ٹوپُ ممتا کو کُبُدھِ کمان چڈھائی ـ ـ	----	ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥
تِسنا تِیر رہے گھٹ بھِیترِ اِءُ گڈھُ لیئو ن جائی ـ ـ3ـ ـ	----	ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
پّریم پلِیتا سُرتِ ہوائی گولا گِیانُ چلائِیا ـ ـ	----	ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
بّرہم اگنِ سہجے پرجالی ایکہِ چوٹ سِجھائِیا ـ ـ4ـ ـ	----	ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
ستُ سنّتوکھُ لےَ لرنے لاگا تورے دُءِ درواجا[1] ـ ـ | [1]دروازا۔	----	ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥

سادھسنّگتِ ارُ گُر کی کِرپا تے پکرِئو گڈھ کو راجا --5--	----	ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥
بھگوت بھیرِ سکتِ سِمرن کی کٹی کال بھےَ پھاسی --	----	ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥
داسُ کمیرُ چڑّہِئو گڑّہ اُوپرِ راجُ لیئو اِبناسی --6--9--17--	Page# [1162]	ਦਾਸੁ ਕਮੀਰੁ ਚੜਿ੍ਓ ਗੜ੍ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
گنّگ گُسائِن گہِر گنّبھِیر --	----	ਗੰਗ ਗੁਸਾਇਨਿ ਗਹਿਰ ਗੰਭੀਰ ॥
جنّجِیر[1] بانْدھِ کرِ کھرے کبِیر --1-- | [1]زنّجِیر-	----	ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥
منُ ن ڈِگےَ تنُ کاہے کءُ ڈراءِ --	----	ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥
چرن کمل چِتُ رہِئو سماءِ -- رہاءُ --	----	ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥
گنّگا کی لہرِ میری ٹُٹی جنّجِیر[1] -- | [1]زنّجِیر-	----	ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥
مّرِگچھالا پر بَیٹھے کبِیر --2--	----	ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
کہِ کنّبیر کوئُو سنّگ ن ساتھ --	----	ਕਹਿ ਕੰਬੀਰ ਕੋਊ ਸੰਗ ਨ ਸਾਥ ॥
جل تھل راکھن ہےَ رگھُناتھ --18--10--3--	----	ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥
بھَیرءُ کبِیر جیءُ اسٹپدی گھرُ 2	----	ਭੈਰਉ ਕਬੀਰ ਜੀਉ ਅਸਟਪਦੀ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اگم دّرُگم گڑِ رچِئو باس --	----	ਅਗਮ ਦ੍ਰੁਗਮ ਗੜਿ ਰਚਿਓ ਬਾਸ ॥

جا مہِ جوتِ کرے پرگاس --	----	ਜਾ ਮਹਿ ਜੋਤਿ ਕਰੇ ਪਰਗਾਸ ॥
بِجُلی چمکے ہوءِ انّدُ --	----	ਬਿਜੁਲੀ ਚਮਕੈ ਹੋਇ ਅਨੰਦੁ ॥
جِہ پئُڑّہے پّربھ بال گوبِند --1--	----	ਜਿਹ ਪਉੜ੍ਹੇ ਪ੍ਰਭ ਬਾਲ ਗੋਬਿੰਦ ॥੧॥
اِہُ جیءُ رام نام لِو لاگے --	----	ਇਹੁ ਜੀਉ ਰਾਮ ਨਾਮ ਲਿਵ ਲਾਗੈ ॥
جرا مرنُ چھُوٹے بھّرمُ بھاگے --1-- رہاءُ --	----	ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥
ابرن برن سِءُ من ہی پّریتِ --	----	ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥
ہئُمے گاونِ گاوہِ گیت --	----	ਹਉਮੈ ਗਾਵਨਿ ਗਾਵਹਿ ਗੀਤ ॥
انہد سبد ہوت جھُنکار --	----	ਅਨਹਦ ਸਬਦ ਹੋਤ ਝੁਨਕਾਰ ॥
جِہ پئُڑّہے پّربھ سّری گوپال --2--	----	ਜਿਹ ਪਉੜ੍ਹੇ ਪ੍ਰਭ ਸ੍ਰੀ ਗੋਪਾਲ ॥੨॥
کھنّڈل منّڈل منّڈل منّڈا --	----	ਖੰਡਲ ਮੰਡਲ ਮੰਡਲ ਮੰਡਾ ॥
تّرءِ استھان تِینِ تّرءِ کھنّڈا --	----	ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥
اگم اگوچرُ رہِیا ابھ انّت --	----	ਅਗਮ ਅਗੋਚਰੁ ਰਹਿਆ ਅਭ ਅੰਤ ॥
پارُ ن پاوَے کو دھرنِیدھر منّت --3--	----	ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥
کدلی پُہپ دھُوپ پرگاس --	----	ਕਦਲੀ ਪੁਹਪ ਧੂਪ ਪਰਗਾਸ ॥
رج پنّکج مہِ لِیئو نِواس --	----	ਰਜ ਪੰਕਜ ਮਹਿ ਲੀਓ ਨਿਵਾਸ ॥
دُیادس دل ابھ انّترِ منّت --	----	ਦੁਆਦਸ ਦਲ ਅਭ ਅੰਤਰਿ ਮੰਤ ॥
جہ پئُڑے سّری کملا کنّت --4--	----	ਜਹ ਪਉੜੇ ਸ੍ਰੀ ਕਮਲਾ ਕੰਤ ॥੪॥
اردھ اُردھ مُکھِ لاگو کاسُ --	----	ਅਰਧ ਉਰਧ ਮੁਖਿ ਲਾਗੋ ਕਾਸੁ ॥

سُنّن منّڈل مہِ کرِ پرگاسُ --	----	ਸੁੰਨ ਮੰਡਲ ਮਹਿ ਕਰਿ ਪਰਗਾਸੁ ॥
اُوہاں سُورج ناہی چنّد --	----	ਊਹਾਂ ਸੂਰਜ ਨਾਹੀ ਚੰਦ ॥
آدِ نِرنّجنُ کرے انّند --5--	----	ਆਦਿ ਨਿਰੰਜਨੁ ਕਰੈ ਅਨੰਦ ॥੫॥
سو بّرہمنّڈِ پنّڈِ سو جانُ --	----	ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥
مان سرووِر کرِ اِسنانُ --	----	ਮਾਨ ਸਰੋਵਰਿ ਕਰਿ ਇਸਨਾਨੁ ॥
سوہنّ سو جا کءُ ہے جاپ --	----	ਸੋਹੰ ਸੋ ਜਾ ਕਉ ਹੈ ਜਾਪ ॥
جا کءُ لِپت ن ہوءِ پُنّن ارُ پاپ --6--	----	ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥
ابرن برن گھام نہی چھام --	----	ਅਬਰਨ ਬਰਨ ਘਾਮ ਨਹੀ ਛਾਮ ॥
اور ن پائیِئےَ گُر کی سام --	----	ਅਵਰ ਨ ਪਾਈਐ ਗੁਰ ਕੀ ਸਾਮ ॥
ٹاری ن ٹرے آوے ن جاءِ --	----	ਟਾਰੀ ਨ ਟਰੈ ਆਵੈ ਨ ਜਾਇ ॥
سُنّن سہج مہِ رہِئو سماءِ --7--	----	ਸੁੰਨ ਸਹਜ ਮਹਿ ਰਹਿਓ ਸਮਾਇ ॥੭॥
من مدھے جانے جے کوءِ --	----	ਮਨ ਮਧੇ ਜਾਨੈ ਜੇ ਕੋਇ ॥
جو بولے سو آپے ہوءِ --	----	ਜੋ ਬੋਲੈ ਸੋ ਆਪੈ ਹੋਇ ॥
جوتِ منّترِ منِ استھِرُ کرے --	----	ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥
کہِ کبیِر سو پرّانی ترے --8--1--	----	ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥
کوٹِ سُور جا کے پرگاس --	----	ਕੋਟਿ ਸੂਰ ਜਾ ਕੈ ਪਰਗਾਸ ॥
کوٹِ مہادیو ارُ کبِلاس --	----	ਕੋਟਿ ਮਹਾਦੇਵ ਅਰੁ ਕਬਿਲਾਸ ॥
دُرگا کوٹِ جا کے مردنُ کرے --	----	ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥

بّرہما کوٹِ بید اُچرےَ --1-- ---- ਬ੍ਰਹਮਾ ਕੋਟਿ ਬੇਦ ਉਚਰੈ ॥੧॥

ج ءُ جاچ ءُ ت ءُ کیول رام -- ---- ਜਉ ਜਾਚਉ ਤਉ ਕੇਵਲ ਰਾਮ ॥

آن دیو سِ ءُ ناہی کام --1-- رہاءُ -- ---- ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥

کوٹِ چندّرمے کرہِ چراک -- ---- ਕੋਟਿ ਚੰਦ੍ਰਮੇ ਕਰਹਿ ਚਰਾਕ ॥

سُر تیتِیس ءُ جیوہِ پاک -- ---- ਸੁਰ ਤੇਤੀਸਉ ਜੇਵਹਿ ਪਾਕ ॥

نو گّرہ کوٹِ ٹھاڈھے دربار -- Page# [1163] ਨਵ ਗ੍ਰਹ ਕੋਟਿ ਠਾਢੇ ਦਰਬਾਰ ॥

دھرم کوٹِ جا کےَ پّرتہار --2-- ---- ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥

پون کوٹِ چءُبارے پھرہِ -- ---- ਪਵਨ ਕੋਟਿ ਚਉਬਾਰੇ ਫਿਰਹਿ ॥

باسک کوٹِ سیج بِستھرہِ -- ---- ਬਾਸਕ ਕੋਟਿ ਸੇਜ ਬਿਸਥਰਹਿ ॥

سمُنّد کوٹِ جا کے پانِیہار -- ---- ਸਮੁੰਦ ਕੋਟਿ ਜਾ ਕੇ ਪਾਨੀਹਾਰ ॥

روماولِ کوٹِ اٹھارہ بھار --3-- ---- ਰੋਮਾਵਲਿ ਕੋਟਿ ਅਠਾਰਹ ਭਾਰ ॥੩॥

کوٹِ کمیر بھرہِ بھنڈّار -- ---- ਕੋਟਿ ਕਮੇਰ ਭਰਹਿ ਭੰਡਾਰ ॥

کوٹِک لکھمی کرےَ سیِگار -- ---- ਕੋਟਿਕ ਲਖਮੀ ਕਰੈ ਸੀਗਾਰ ॥

کوٹِک پاپ پُنّن بہُ ہرہِ -- ---- ਕੋਟਿਕ ਪਾਪ ਪੁੰਨ ਬਹੁ ਹਿਰਹਿ ॥

اِندّر کوٹِ جا کے سیوا کرہِ --4-- ---- ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥

چھپن کوٹِ جا کےَ پّرتہار -- ---- ਛਪਨ ਕੋਟਿ ਜਾ ਕੈ ਪ੍ਰਤਿਹਾਰ ॥

نگری نگری کھِئت اپار -- ---- ਨਗਰੀ ਨਗਰੀ ਖਿਅਤ ਅਪਾਰ ॥

لٹ چھوُٹی ورتےَ بِکرال -- ---- ਲਟ ਛੂਟੀ ਵਰਤੈ ਬਿਕਰਾਲ ॥

کوٹِ کلا کھیلےَ گوپال --5-- ---- ਕੋਟਿ ਕਲਾ ਖੇਲੈ ਗੋਪਾਲ ॥੫॥

کوٹِ جگ جا کےَ دربار --	----	ਕੋਟਿ ਜਗ ਜਾ ਕੈ ਦਰਬਾਰ ॥
گنّدھرب کوٹِ کرہِ جیکار --	----	ਗੰਧ੍ਰਬ ਕੋਟਿ ਕਰਹਿ ਜੈਕਾਰ ॥
بِدیا کوٹِ سبھےَ گُن کہےَ --	----	ਬਿਦਿਆ ਕੋਟਿ ਸਭੈ ਗੁਨ ਕਹੈ ॥
تئُو پاربْرہم کا انّتُ ن لہےَ --6--	----	ਤਉ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥
باون کوٹِ جا کےَ روماولی --	----	ਬਾਵਨ ਕੋਟਿ ਜਾ ਕੈ ਰੋਮਾਵਲੀ ॥
راون سَینا جہ تے چھلی --	----	ਰਾਵਨ ਸੈਨਾ ਜਹ ਤੇ ਛਲੀ ॥
سہس کوٹِ بہُ کہت پُران --	----	ਸਹਸ ਕੋਟਿ ਬਹੁ ਕਹਤ ਪੁਰਾਨ ॥
دُرجودھن کا متھیا مانُ --7--	----	ਦੁਰਜੋਧਨ ਕਾ ਮਥਿਆ ਮਾਨੁ ॥੭॥
کنّدْرپ کوٹِ جا کےَ لوے ن دھرہِ --	----	ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥
انّتر انّترِ منسا ہرہِ --	----	ਅੰਤਰ ਅੰਤਰਿ ਮਨਸਾ ਹਰਹਿ ॥
کہِ کبیر سُنِ سارِگپان --	----	ਕਹਿ ਕਬੀਰ ਸੁਨਿ ਸਾਰਿਗਪਾਨ ॥
دیہِ ابھےَ پدُ مانْگءُ دان --8--2--18--20--	----	ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥
بھَیرءُ بانْی نامدےءُ جیءُ کی گھرُ 1	----	ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
رے جِہبا کرءُ ست کھنّڈ --	----	ਰੇ ਜਿਹਬਾ ਕਰਉ ਸਤ ਖੰਡ ॥
جامِ ن اُچرسِ سْری گوبِنّد --1--	----	ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥
رنّگی لے جہبا ہرِ کےَ ناءِ --	----	ਰੰਗੀ ਲੇ ਜਿਹਬਾ ਹਰਿ ਕੈ ਨਾਇ ॥
سُرنّگ رنّگیلے ہرِ ہرِ دھِیاءِ --1-- رہاءُ --	----	ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥

مِتھِیا جِہبا اوریں کام --	----	ਮਿਥਿਆ ਜਿਹਬਾ ਅਵਰੇਂ ਕਾਮ ॥
نِرباݨ پدُ اِکُ ہرِ کو نامُ --2--	----	ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥
اسنّکھ کوٹِ ان پُوجا کری --	----	ਅਸੰਖ ਕੋਟਿ ਅਨ ਪੂਜਾ ਕਰੀ ॥
ایک ن پُوجسِ نامےَ ہری --3--	----	ਏਕ ਨ ਪੂਜਸਿ ਨਾਮੈ ਹਰੀ ॥੩॥
پّرݨوےَ نامدےءُ اِہُ کرݨا --	----	ਪ੍ਰਣਵੈ ਨਾਮਦੇਉ ਇਹੁ ਕਰਣਾ ॥
اننّت رُوپ تیرے نارائِݨا --4--1--	----	ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥
پر دھن پر دارا پرہری --	----	ਪਰ ਧਨ ਪਰ ਦਾਰਾ ਪਰਹਰੀ ॥
تا کےَ نِکٹِ بسےَ نرہری --1--	----	ਤਾ ਕੈ ਨਿਕਟਿ ਬਸੈ ਨਰਹਰੀ ॥੧॥
جو ن بھجنّتے نارائِݨا --	----	ਜੋ ਨ ਭਜੰਤੇ ਨਾਰਾਇਣਾ ॥
تِن کا مےَ ن کرءُ درسنا --1-- رہاءُ --	----	ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥
جِن کےَ بھِیترِ ہےَ انّترا --	----	ਜਿਨ ਕੈ ਭੀਤਰਿ ਹੈ ਅੰਤਰਾ ॥
جَیسے پسُ تَیسے اوءِ نرا --2--	----	ਜੈਸੇ ਪਸੁ ਤੈਸੇ ਓਇ ਨਰਾ ॥੨॥
پّرݨوتِ نامدےءُ ناکہِ بِنا --	----	ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥
نا سوہےَ بتِیس لکھنا --3--2--	----	ਨਾ ਸੋਹੈ ਬਤੀਸ ਲਖਨਾ ॥੩॥੨॥
دُودھُ کٹورےَ گڈوےَ پانی --	----	ਦੂਧੁ ਕਟੋਰੈ ਗਡਵੈ ਪਾਨੀ ॥
کپِل گاءِ نامےَ دُہِ آنی --1--	----	ਕਪਲ ਗਾਇ ਨਾਮੈ ਦੁਹਿ ਆਨੀ ॥੧॥
دُودھُ پیءُ گوبِنّدے راءِ --	----	ਦੂਧੁ ਪੀਉ ਗੋਬਿੰਦੇ ਰਾਇ ॥
دُودھُ پیءُ میرو منُ پتِیاءِ --	----	ਦੂਧੁ ਪੀਉ ਮੇਰੋ ਮਨੁ ਪਤੀਆਇ ॥

ناہی ت گھر کو باپُ رِساءِ --1-- رہاءُ --	----	ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥
سوئِن[1] کٹوری انّمرِت بھری -- | [1]سوئِن-	----	ਸੁੋਇਨ ਕਟੋਰੀ ਅੰਮ੍ਰਿਤ ਭਰੀ ॥
لےَ نامےَ ہرِ آگےَ دھری --2--	----	ਲੈ ਨਾਮੈ ਹਰਿ ਆਗੈ ਧਰੀ ॥੨॥
ایکُ بھگتُ میرے ہِردے بسےَ --	----	ਏਕੁ ਭਗਤੁ ਮੇਰੇ ਹਿਰਦੇ ਬਸੈ ॥
نامے دیکھِ نرائِنُ ہسےَ --3--	----	ਨਾਮੇ ਦੇਖਿ ਨਰਾਇਨੁ ਹਸੈ ॥੩॥
دُودھُ پیِیاءِ بھگتُ گھرِ گئِیا --	----	ਦੂਧੁ ਪੀਆਇ ਭਗਤੁ ਘਰਿ ਗਇਆ ॥
نامے ہرِ کا درسنُ بھئِیا --4--3--	----	ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥
مےَ بئُری میرا رامُ بھتارُ --	Page# [1164]	ਮੈ ਬਉਰੀ ਮੇਰਾ ਰਾਮੁ ਭਤਾਰੁ ॥
رچِ رچِ تا کءُ کرءُ سِنّگارُ --1--	----	ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥
بھلے نِنّدءُ بھلے نِنّدءُ بھلے نِنّدءُ لوگُ --	----	ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥
تنُ منُ رام پیارے جوگُ --1-- رہاءُ --	----	ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥
بادُ بِبادُ کاہو سِءُ ن کیِجےَ --	----	ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥
رسنا رام رسائِنُ پیِجےَ --2--	----	ਰਸਨਾ ਰਾਮ ਰਸਾਇਨੁ ਪੀਜੈ ॥੨॥
اب جیِء جانِ ایَسی بنِ آئی --	----	ਅਬ ਜੀਅ ਜਾਨਿ ਐਸੀ ਬਨਿ ਆਈ ॥
مِلءُ گُپال نیِسانُ[1] بجائی --3-- | [1]نِشانُ-	----	ਮਿਲਉ ਗੁਪਾਲ ਨੀਸਾਨੁ ਬਜਾਈ ॥੩॥
اُستتِ نِنّدا کرے نرُ کوئی --	----	ਉਸਤਤਿ ਨਿੰਦਾ ਕਰੈ ਨਰੁ ਕੋਈ ॥

نامے سّرِیرنّگُ بھیٹل سوئی --4--4-- ---- ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥

کبہُو کھِیرِ کھاڈ گھیءُ ن بھاوےَ -- ---- ਕਬਹੂ ਖੀਰਿ ਖਾਡ ਘੀਉ ਨ ਭਾਵੈ ॥

کبہُو گھر گھر ٹُوک مگاوےَ -- ---- ਕਬਹੂ ਘਰ ਘਰ ਟੂਕ ਮਗਾਵੈ ॥

کبہُو کُورنُ چنے بِناوےَ --1-- ---- ਕਬਹੂ ਕੂਰਨੁ ਚਨੇ ਬਿਨਾਵੈ ॥੧॥

جِءُ رامُ راکھےَ
تِءُ رہیئےَ رے بھائی -- ---- ਜਿਉ ਰਾਮੁ ਰਾਖੈ
ਤਿਉ ਰਹੀਐ ਰੇ ਭਾਈ ॥

ہرِ کی مہِما
کِچھُ کتھنُ ن جائی --1-- رہاءُ -- ---- ਹਰਿ ਕੀ ਮਹਿਮਾ
ਕਿਛੁ ਕਥਨੁ ਨ ਜਾਈ ॥੧॥ ਰਹਾਉ ॥

کبہُو تُرے تُرنّگ نچاوےَ -- ---- ਕਬਹੂ ਤੁਰੇ ਤੁਰੰਗ ਨਚਾਵੈ ॥

کبہُو پاءِ پنہِیءُ ن پاوےَ --2-- ---- ਕਬਹੂ ਪਾਇ ਪਨਹੀਓ ਨ ਪਾਵੈ ॥੨॥

کبہُو کھاٹ سُپیدی سُواوےَ -- ---- ਕਬਹੂ ਖਾਟ ਸੁਪੇਦੀ ਸੁਵਾਵੈ ॥

کبہُو بھُومِ پیَیارُ ن پاوےَ --3-- ---- ਕਬਹੂ ਭੂਮਿ ਪੈਆਰੁ ਨ ਪਾਵੈ ॥੩॥

بھنتِ نامدےءُ اِکُ نامُ نِستارےَ -- ---- ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥

جِہ گُرُ ملےَ تِہ پارِ اُتارےَ --4--5-- ---- ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥

ہست کھیلت تیرے دیہُرے آئِیا -- ---- ਹਸਤ ਖੇਲਤ ਤੇਰੇ ਦੇਹੁਰੇ ਆਇਆ ॥

بھگتِ کرت ناما پکرِ اُٹھائِیا --1-- ---- ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥

ہِینڑی جاتِ[1] میری جادِم رائِیا -- ---- ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥

[1]زاتِ-

چھیپے کے جنمِ
کاہے کءُ آئِیا --1-- رہاءُ -- ---- ਛੀਪੇ ਕੇ ਜਨਮਿ
ਕਾਹੇ ਕਉ ਆਇਆ ॥੧॥ ਰਹਾਉ ॥

لے کملی چلِئو پلٹاءِ --	ਲੈ ਕਮਲੀ ਚਲਿਓ ਪਲਟਾਇ ॥
دیہُرے پاچھے بَیٹھا جاءِ --2--	ਦੇਹੁਰੈ ਪਾਛੈ ਬੈਠਾ ਜਾਇ ॥੨॥
جِءُ جِءُ ناما ہر گُݨ اُچرے --	ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
بھگت جناں کءُ دیہُرا پھِرے --3--6--	ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
بھَیرءُ نامدےءُ جیءُ گھرُ 2	ਭੈਰਉ ਨਾਮਦੇਉ ਜੀਉ ਘਰੁ ੨
ੴ ستِگُر پرسادِ --	ੴ ਸਤਿਗੁਰ ਪ੍ਰਸਾਦਿ ॥
جَیسی بھُوکھے پرِیتِ اناج --	ਜੈਸੀ ਭੂਖੇ ਪ੍ਰੀਤਿ ਅਨਾਜ ॥
ترِکھاونّت جل سیتی کاج --	ਤ੍ਰਿਖਾਵੰਤ ਜਲ ਸੇਤੀ ਕਾਜ ॥
جَیسی مُوڑ کُٹنّب پرائِݨ --	ਜੈਸੀ ਮੂੜ ਕੁਟੰਬ ਪਰਾਇਣ ॥
اَیسی نامے پرِیتِ نرائِݨ --1--	ਐਸੀ ਨਾਮੇ ਪ੍ਰੀਤਿ ਨਰਾਇਣ ॥੧॥
نامے پرِیتِ نارائِݨ لاگی --	ਨਾਮੇ ਪ੍ਰੀਤਿ ਨਾਰਾਇਣ ਲਾਗੀ ॥
سہج سُبھاءِ بھِئِو بَیراگی --1-- رہاءُ --	ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥
جَیسی پر پُرکھا رت ناری --	ਜੈਸੀ ਪਰ ਪੁਰਖਾ ਰਤ ਨਾਰੀ ॥
لوبھی نرُ دھن کا ہِتکاری --	ਲੋਭੀ ਨਰੁ ਧਨ ਕਾ ਹਿਤਕਾਰੀ ॥
کامی پُرکھ کامنی پیاری --	ਕਾਮੀ ਪੁਰਖ ਕਾਮਨੀ ਪਿਆਰੀ ॥
اَیسی نامے پرِیتِ مُراری --2--	ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
سائی پرِیتِ ج آپے لاۓ --	ਸਾਈ ਪ੍ਰੀਤਿ ਜਿ ਆਪੇ ਲਾਏ ॥
گُر پرسادی دُبِدھا جاۓ --	ਗੁਰ ਪਰਸਾਦੀ ਦੁਬਿਧਾ ਜਾਏ ॥

کبہُ ن ٹُوٹس رہِیا سماءِ --	----	ਕਬਹੁ ਨ ਤੂਟਸਿ ਰਹਿਆ ਸਮਾਇ ॥
نامے چِتُ لائِیا سچِ ناءِ --3--	----	ਨਾਮੇ ਚਿਤੁ ਲਾਇਆ ਸਚਿ ਨਾਇ ॥੩॥
جَیسی پّرِیتِ بارِک ارُ ماتا --	----	ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
اَیسا ہرِ سیتی منُ راتا --	----	ਐਸਾ ਹਰਿ ਸੇਤੀ ਮਨੁ ਰਾਤਾ ॥
پّرنْوےَ نامدےءُ لاگی پّرِیتِ --	----	ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
گوبِدُ بسےَ ہمارےَ چِیتِ --4--1--7--	----	ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥
گھر کی نارِ تیاگےَ انّدھا --	----	ਘਰ ਕੀ ਨਾਰਿ ਤਿਆਗੈ ਅੰਧਾ ॥
پر ناری سِءُ گھالےَ دھنّدھا --	----	ਪਰ ਨਾਰੀ ਸਿਉ ਘਾਲੈ ਧੰਧਾ ॥
جَیسے سِنّبلُ دیکھِ سُویا بِگسانا --	Page# [1165]	ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥
انّت کی بار مُویا لپٹانا --1--	----	ਅੰਤ ਕੀ ਬਾਰ ਮੂਆ ਲਪਟਾਨਾ ॥੧॥
پاپی کا گھرُ اگنے ماہِ --	----	ਪਾਪੀ ਕਾ ਘਰੁ ਅਗਨੇ ਮਾਹਿ ॥
جلت رہےَ مِٹوےَ کب ناہِ --1-- رہاءُ --	----	ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥
ہرِ کی بھگتِ ن دیکھےَ جاءِ --	----	ਹਰਿ ਕੀ ਭਗਤਿ ਨ ਦੇਖੈ ਜਾਇ ॥
مارگُ چھوڈِ امارگِ پاءِ --	----	ਮਾਰਗੁ ਛੋਡਿ ਅਮਾਰਗਿ ਪਾਇ ॥
مُولہُ بھُولا آوےَ جاءِ --	----	ਮੂਲਹੁ ਭੂਲਾ ਆਵੈ ਜਾਇ ॥
انّمرِتُ ڈارِ لادِ بِکھُ کھاءِ --2--	----	ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥
جِءُ بیسوا کے پرےَ اکھارا --	----	ਜਿਉ ਬੇਸ੍ਵਾ ਕੇ ਪਰੈ ਅਖਾਰਾ ॥
کاپرُ پہِرِ کرہِ سینگارا --	----	ਕਾਪਰੁ ਪਹਿਰਿ ਕਰਹਿ ਸੀਗਾਰਾ ॥

پُورے تال نِہالے ساس -- ---- ਪੂਰੇ ਤਾਲ ਨਿਹਾਲੇ ਸਾਸ ॥

وا کے گلے جم کا ہے پھاس --3-- ---- ਵਾ ਕੇ ਗਲੇ ਜਮ ਕਾ ਹੈ ਫਾਸ ॥੩॥

جا کے مستکِ لِکھِئو کرما -- ---- ਜਾ ਕੇ ਮਸਤਕਿ ਲਿਖਿਓ ਕਰਮਾ ॥

سو بھجِ پرِ ہےَ گُر کی سرنا -- ---- ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥

کہت نامدےءُ اِہُ بیچارُ -- ---- ਕਹਤ ਨਾਮਦੇਉ ਇਹੁ ਬੀਚਾਰੁ ॥

اِن بِدھِ سنّتہُ اُترہُ پارِ --4--2--8-- ---- ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥

سنّڈا مرکا جاءِ پُکارے -- ---- ਸੰਡਾ ਮਰਕਾ ਜਾਇ ਪੁਕਾਰੇ ॥

پڑےَ نہی ہم ہی پچِ ہارے -- ---- ਪੜੈ ਨਹੀ ਹਮ ਹੀ ਪਚਿ ਹਾਰੇ ॥

رامُ کہےَ کر تال بجاوےَ
چٹیِیا سبھےَ بِگارے --1-- ---- ਰਾਮੁ ਕਹੈ ਕਰ ਤਾਲ ਬਜਾਵੈ
ਚਟੀਆ ਸਭੈ ਬਿਗਾਰੇ ॥੧॥

رام ناما جپبو کرےَ -- ---- ਰਾਮ ਨਾਮਾ ਜਪਿਬੋ ਕਰੈ ॥

ہِردےَ ہرِ جی کو سمرنُ دھرےَ
--1-- رہاءُ -- ---- ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥
ਰਹਾਉ ॥

بسُدھا بسِ کینی سبھ راجے
بنتی کرےَ پٹرانی -- ---- ਬਸੁਧਾ ਬਸਿ ਕੀਨੀ ਸਭ ਰਾਜੇ
ਬਿਨਤੀ ਕਰੈ ਪਟਰਾਨੀ ॥

پُوتُ پرہلادُ کہِیا نہی مانےَ
تِن تءُ اُرےَ ٹھانی --2-- ---- ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ
ਤਿਨਿ ਤਉ ਅਉਰੈ ਠਾਨੀ ॥੨॥

دُسٹ سبھا مِل منتر اُپائیا
کرسہ اَئُدھ گھنیری -- ---- ਦੁਸਟ ਸਭਾ ਮਿਲਿ ਮੰਤਰ ਉਪਾਇਆ
ਕਰਸਹ ਅਉਧ ਘਨੇਰੀ ॥

گِرِ تر جلُ جُیالا بھےَ راکھِئو راجا رامِ مائِیا پھیری --3--	----	ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥
کاڈھِ کھڑگُ کالُ بھےَ کوپِئو موہِ بتاءُ جُ تُہِ راکھےَ --	----	ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥
پیت پیتانْبر ترِبھونْ دھنْی تھنّبھ ماہِ ہرِ بھاکھےَ --4--	----	ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥
ہرناکھسُ جِنِ نکھ بِدارِئو سُرِ نر کیِۓ سناتھا --	----	ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥
کہِ نامدےءُ ہم نرہرِ دھیاوہ رامُ ابھےَ پد داتا --5--3--9--	----	ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥
سُلتانُ[1] پوُچھےَ سُنُ بے نا ما -- | [1]سُلطانُ-	----	ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
دیکھءُ رامُ تُمّہارے کاما --1--	----	ਦੇਖਉ ਰਾਮੁ ਤੁਮ੍ਹ੍ਹਾਰੇ ਕਾਮਾ ॥੧॥
نا ما سُلتانے[1] بادھِلا -- | [1]سُلطانے-	----	ਨਾਮਾ ਸੁਲਤਾਨੇ ਬਾਧਿਲਾ ॥
دیکھءُ تیرا ہرِ بیٹھُلا --1-- رہاءُ --	----	ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
بِسمِلِ گئُو دیہُ جیواءِ --	----	ਬਿਸਮਿਲਿ ਗਊ ਦੇਹੁ ਜੀਵਾਇ ॥
ناترُ گردنِ مارءُ ٹھانْءِ --2--	----	ਨਾਤਰੁ ਗਰਦਨਿ ਮਾਰਉ ਠਾਂਇ ॥੨॥
بادِساہ[1] اَیسی کِءُ ہوءِ -- | [1]بادِشاہ-	----	ਬਾਦਿਸਾਹ ਐਸੀ ਕਿਉ ਹੋਇ ॥
بِسمِلِ کیِیا ن جیوےَ کوءِ --3--	----	ਬਿਸਮਿਲਿ ਕੀਆ ਨ ਜੀਵੈ ਕੋਇ ॥੩॥
میرا کیِیا کِچھوُ ن ہوءِ --	----	ਮੇਰਾ ਕੀਆ ਕਛੂ ਨ ਹੋਇ ॥

کرِ ہے رامُ ہوءِ ہے سوءِ --4--	----	ਕਰਿ ਹੈ ਰਾਮੁ ਹੋਇ ਹੈ ਸੋਇ ॥੪॥
بادِساہُ[1] چڑہِئو اہنّکارِ -- | [1]بادِشاہ-	----	ਬਾਦਿਸਾਹੁ ਚੜਿ੍ਓ ਅਹੰਕਾਰਿ ॥
گج ہستی دِینو چمکارِ --5--	----	ਗਜ ਹਸਤੀ ਦੀਨੋ ਚਮਕਾਰਿ ॥੫॥
رُدنُ کرے نامے کی ماءِ --	----	ਰੁਦਨੁ ਕਰੈ ਨਾਮੇ ਕੀ ਮਾਇ ॥
چھوڈِ رامُ کی ن بھجہِ کھُداءِ[1] --6-- | [1]خُداءِ-	----	ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ن ہءُ تیرا پُونگڑا ن تُو میری ماءِ --	----	ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
پِنّڈُ پڑے تءُ ہرِ گُن گاءِ --7--	----	ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
کرے گجِنّد سُنّڈ کی چوٹ --	----	ਕਰੈ ਗਜਿੰਦੁ ਸੁੰਡ ਕੀ ਚੋਟ ॥
ناما اُبرے ہرِ کی اوٹ --8--	----	ਨਾਮਾ ਉਬਰੈ ਹਰਿ ਕੀ ਓਟ ॥੮॥
کاجی[1] مُلاں کرہِ سلامُ -- | [1]قاضی-	----	ਕਾਜੀ ਮੁਲਾਂ ਕਰਹਿ ਸਲਾਮੁ ॥
اِنِ ہِنّدُو میرا ملِیا مانُ --9--	----	ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
بادِساہ[1] بینتی سُنیہُ -- | [1]بادِشاہ-	----	ਬਾਦਿਸਾਹ ਬੇਨਤੀ ਸੁਨੇਹੁ ॥
نامے سر بھرِ سونا لیہُ --10--	----	ਨਾਮੇ ਸਰ ਭਰਿ ਸੋਨਾ ਲੇਹੁ ॥੧੦॥
مالُ لےءُ تءُ دوجکِ[1] پرءُ -- | [1]دوزکِ-	Page# [1166]	ਮਾਲੁ ਲੇਉ ਤਉ ਦੋਜਕਿ ਪਰਉ ॥
دِینُ چھوڈِ دُنیِیا کءُ بھرءُ --11--	----	ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
پاوہُ بیڑی ہاتھہ تال --	----	ਪਾਵਹੁ ਬੇੜੀ ਹਾਥਹੁ ਤਾਲ ॥
ناما گاوے گُن گوپال --12--	----	ਨਾਮਾ ਗਾਵੈ ਗੁਨ ਗੋਪਾਲ ॥੧੨॥
گنّگ جمُن جءُ اُلٹی بہے --	----	ਗੰਗ ਜਮੁਨ ਜਉ ਉਲਟੀ ਬਹੈ ॥

تءُ ناما ہرِ کرتا رہےَ --13--	----	ਤਉ ਨਾਮਾ ਹਰਿ ਕਰਤਾ ਰਹੈ ॥੧੩॥
سات گھڑی جب بیِتی سُنڑی --	----	ਸਾਤ ਘੜੀ ਜਬ ਬੀਤੀ ਸੁਣੀ ॥
اجہُ ن آئِئو ترِبھوݨ دھݨی --14--	----	ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
پاکھنّتݨ باج بجائِلا --	----	ਪਾਖੰਤਣ ਬਾਜ ਬਜਾਇਲਾ ॥
گرُڑ چڑّہے گوِبنّد آئِلا --15--	----	ਗਰੁੜ ਚੜ੍ਹੇ ਗੋਬਿੰਦ ਆਇਲਾ ॥੧੫॥
اپنے بھگت پرِ کی پّرتپال --	----	ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
گرُڑ چڑّہے آۓ گوپال --16--	----	ਗਰੁੜ ਚੜ੍ਹੇ ਆਏ ਗੋਪਾਲ ॥੧੬॥
کہہِ ت دھرݨِ اِکوڈی کرءُ --	----	ਕਹਹਿ ਤ ਧਰਣਿ ਇਕੋਡੀ ਕਰਉ ॥
کہہِ ت لے کرِ اُوپرِ دھرءُ --17--	----	ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
کہہِ ت مُئی گئُو دےءُ جیِیاءِ --	----	ਕਹਹਿ ਤ ਮੁਈ ਗਊ ਦੇਉ ਜੀਆਇ ॥
سبھُ کوئی دیکھےَ پتیِیاءِ --18--	----	ਸਭੁ ਕੋਈ ਦੇਖੈ ਪਤੀਆਇ ॥੧੮॥
ناما پّرݨوےَ سیل مسیل --	----	ਨਾਮਾ ਪ੍ਰਣਵੈ ਸੇਲ ਮਸੇਲ ॥
گئُو دُہائی بچھرا میلِ --19--	----	ਗਊ ਦੁਹਾਈ ਬਛਰਾ ਮੇਲਿ ॥੧੯॥
دُودھِ دُہِ جب مٹُکی بھری --	----	ਦੂਧਹਿ ਦੁਹਿ ਜਬ ਮਟੁਕੀ ਭਰੀ ॥
لے بادِساہ[1] کے آگے دھری --20-- | ¹بادِشاہ-	----	ਲੇ ਬਾਦਿਸਾਹ ਕੇ ਆਗੇ ਧਰੀ ॥੨੦॥
بادِساہُ[1] مہل[2] مہِ جاءِ -- | ¹بادِشاہُ- ²محل-	----	ਬਾਦਿਸਾਹੁ ਮਹਲ ਮਹਿ ਜਾਇ ॥
اَئُگھٹ کی گھٹ لاگی آءِ --21--	----	ਅਉਘਟ ਕੀ ਘਟ ਲਾਗੀ ਆਇ ॥੨੧॥
کاجی[1] مُلاں بِنتی پھُرماءِ[2] -- | ¹قاضی- ²فُرماءِ-	----	ਕਾਜੀ ਮੁਲਾਂ ਬਿਨਤੀ ਫੁਰਮਾਇ ॥

بکھسی[1] ہِنّدُو مےَ تیری گاءِ --22-- | [1]بخشی-	----	ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ناما کہےَ سُنہُ بادِساہ[1] -- | [1]بادِشاہ-	----	ਨਾਮਾ ਕਹੈ ਸੁਨਹੁ ਬਾਦਿਸਾਹ ॥
اِہُ کِچھُ پتِیا مُجھےَ دِکھاءِ --23--	----	ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
اِس پتِیا کا اِہےَ پروانُ --	----	ਇਸ ਪਤੀਆ ਕਾ ਇਹੈ ਪਰਵਾਨੁ ॥
ساچِ سِیلِ چالہُ سُلِتان[1] --24-- | [1]سُلطان-	----	ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
نامدےءُ سبھ رہِیا سماءِ --	----	ਨਾਮਦੇਉ ਸਭ ਰਹਿਆ ਸਮਾਇ ॥
مِلِ ہِنّدُو سبھ نامے پہِ جاہِ --25--	----	ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
جءُ اب کی بار ن جِیوے گاءِ --	----	ਜਉ ਅਬ ਕੀ ਬਾਰ ਨ ਜੀਵੈ ਗਾਇ ॥
ت نامدیو کا پتِیا جاءِ --26--	----	ਤ ਨਾਮਦੇਵ ਕਾ ਪਤੀਆ ਜਾਇ ॥੨੬॥
نامے کی کِیرتِ رہی سنّسارِ --	----	ਨਾਮੇ ਕੀ ਕੀਰਤਿ ਰਹੀ ਸੰਸਾਰਿ ॥
بھگت جناں لے اُدھرِیا پارِ --27--	----	ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
سگل کلیس نِنّدک بھئِیا کھیدُ --	----	ਸਗਲ ਕਲੇਸ ਨਿੰਦਕ ਭਇਆ ਖੇਦੁ ॥
نامے نارائِن ناہی بھیدُ --10--1--28--	----	ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
گھرُ 2 --	----	ਘਰੁ ੨ ॥
جءُ گُردےءُ ت ملےَ مُرارِ --	----	ਜਉ ਗੁਰਦੇਉ ਤ ਮਿਲੈ ਮੁਰਾਰਿ ॥
جءُ گُردےءُ ت اُترےَ پارِ --	----	ਜਉ ਗੁਰਦੇਉ ਤ ਉਤਰੈ ਪਾਰਿ ॥
جءُ گُردےءُ ت بیکُنّٹھ ترےَ --	----	ਜਉ ਗੁਰਦੇਉ ਤ ਬੈਕੁੰਠ ਤਰੈ ॥

جءُ گُردےءُ ت جِیوت مرےَ --1--	----	ਜਉ ਗੁਰਦੇਉ ਤ ਜੀਵਤ ਮਰੈ ॥੧॥
ستِ ستِ ستِ ستِ ستِ گُردیو --	----	ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥
جھُوٹھُ جھُوٹھُ جھُوٹھُ جھُوٹھُ آن سبھ سیو --1-- رہاءُ --	----	ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥
جءُ گُردےءُ ت نامُ دّرِڑاوےَ --	----	ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥
جءُ گُردےءُ ن دہ دِس دھاوےَ --	----	ਜਉ ਗੁਰਦੇਉ ਨ ਦਹ ਦਿਸ ਧਾਵੈ ॥
جءُ گُردےءُ پنّچ تے دُورِ --	----	ਜਉ ਗੁਰਦੇਉ ਪੰਚ ਤੇ ਦੂਰਿ ॥
جءُ گُردےءُ ن مرِبو جھُورِ --2--	----	ਜਉ ਗੁਰਦੇਉ ਨ ਮਰਿਬੋ ਝੂਰਿ ॥੨॥
جءُ گُردےءُ ت انّمرِت بانی --	----	ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥
جءُ گُردےءُ ت اکتھ کہانی --	----	ਜਉ ਗੁਰਦੇਉ ਤ ਅਕਥ ਕਹਾਨੀ ॥
جءُ گُردےءُ ت انّمرِت دیہ --	----	ਜਉ ਗੁਰਦੇਉ ਤ ਅੰਮ੍ਰਿਤ ਦੇਹ ॥
جءُ گُردےءُ نامُ جپِ لیہِ --3--	----	ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
جءُ گُردےءُ بھون ترّےَ سُوجھےَ --	----	ਜਉ ਗੁਰਦੇਉ ਭਵਨ ਤ੍ਰੈ ਸੂਝੈ ॥
جءُ گُردےءُ اُوچ پد بُوجھےَ --	----	ਜਉ ਗੁਰਦੇਉ ਊਚ ਪਦ ਬੂਝੈ ॥
جءُ گُردےءُ ت سِیسُ اکاسِ --	----	ਜਉ ਗੁਰਦੇਉ ਤ ਸੀਸੁ ਅਕਾਸਿ ॥
جءُ گُردےءُ سدا ساباسِ --4--	----	ਜਉ ਗੁਰਦੇਉ ਸਦਾ ਸਾਬਾਸਿ ॥੪॥
جءُ گُردےءُ سدا بَیراگی --	----	ਜਉ ਗੁਰਦੇਉ ਸਦਾ ਬੈਰਾਗੀ ॥
جءُ گُردےءُ پر نِنّدا تِیاگی --	----	ਜਉ ਗੁਰਦੇਉ ਪਰ ਨਿੰਦਾ ਤਿਆਗੀ ॥
جءُ گُردےءُ بُرا بھلا ایک --	----	ਜਉ ਗੁਰਦੇਉ ਬੁਰਾ ਭਲਾ ਏਕ ॥

جۓُ گُردےۓُ لِلاٹہِ لیکھ --5--	Page# [1167]	ਜਉ ਗੁਰਦੇਉ ਲਿਲਾਟਹਿ ਲੇਖ ॥੫॥
جۓُ گُردےۓُ کنّدھُ نہی ہِرے --	----	ਜਉ ਗੁਰਦੇਉ ਕੰਧੁ ਨਹੀ ਹਿਰੈ ॥
جۓُ گُردےۓُ دیہُرا پھِرے --	----	ਜਉ ਗੁਰਦੇਉ ਦੇਹੁਰਾ ਫਿਰੈ ॥
جۓُ گُردےۓُ ت چھاپرِ چھائی --	----	ਜਉ ਗੁਰਦੇਉ ਤ ਛਾਪਰਿ ਛਾਈ ॥
جۓُ گُردےۓُ سِہج نِکسائی --6--	----	ਜਉ ਗੁਰਦੇਉ ਸਿਹਜ ਨਿਕਸਾਈ ॥੬॥
جۓُ گُردےۓُ ت اٹھسٹھِ نائِیا --	----	ਜਉ ਗੁਰਦੇਉ ਤ ਅਠਸਠਿ ਨਾਇਆ ॥
جۓُ گُردےۓُ تنِ چکّر لگائِیا --	----	ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
جۓُ گُردےۓُ ت دُیادس سیوا --	----	ਜਉ ਗੁਰਦੇਉ ਤ ਦੁਆਦਸ ਸੇਵਾ ॥
جۓُ گُردےۓُ سبھےَ بِکھُ میوا --7--	----	ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
جۓُ گُردےۓُ ت سنّسا ٹُوٹے --	----	ਜਉ ਗੁਰਦੇਉ ਤ ਸੰਸਾ ਟੂਟੈ ॥
جۓُ گُردےۓُ ت جم تے چھُوٹے --	----	ਜਉ ਗੁਰਦੇਉ ਤ ਜਮ ਤੇ ਛੂਟੈ ॥
جۓُ گُردےۓُ ت بھئُجل ترے --	----	ਜਉ ਗੁਰਦੇਉ ਤ ਭਉਜਲ ਤਰੈ ॥
جۓُ گُردےۓُ ت جنمِ ن مرے --8--	----	ਜਉ ਗੁਰਦੇਉ ਤ ਜਨਮਿ ਨ ਮਰੈ ॥੮॥
جۓُ گُردےۓُ اٹھدس بِئُہار --	----	ਜਉ ਗੁਰਦੇਉ ਅਠਦਸ ਬਿਉਹਾਰ ॥
جۓُ گُردےۓُ اٹھارہ بھار --	----	ਜਉ ਗੁਰਦੇਉ ਅਠਾਰਹ ਭਾਰ ॥
بِنُ گُردےۓُ اور نہی جائی --	----	ਬਿਨੁ ਗੁਰਦੇਉ ਅਵਰ ਨਹੀ ਜਾਈ ॥
نامدےۓُ گُر کی سرنائی --11--2--1--9--	----	ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥
بھیَرءُ بانْی رِوداس جیءُ کی گھرُ 2	----	ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨

੧ੴ سَتِگُر پّرسادِ --	----	੧ੴ ਸਤਿਗੁਰ ਪ੍ਰਸਾਦਿ ॥
بِنُ دیکھے اُپجے نہی آسا --	----	ਬਿਨੁ ਦੇਖੇ ਉਪਜੈ ਨਹੀ ਆਸਾ ॥
جو دِسَے سو ہوءِ بِناسا --	----	ਜੋ ਦੀਸੈ ਸੋ ਹੋਇ ਬਿਨਾਸਾ ॥
برن سہِت جو جاپَے نامُ --	----	ਬਰਨ ਸਹਿਤ ਜੋ ਜਾਪੈ ਨਾਮੁ ॥
سو جوگی کیول نِہکامُ --1--	----	ਸੋ ਜੋਗੀ ਕੇਵਲ ਨਿਹਕਾਮੁ ॥੧॥
پرچَے رام روَے جءُ کوئی --	----	ਪਰਚੈ ਰਾਮ ਰਵੈ ਜਉ ਕੋਈ ॥
پارسُ پرسَے دُبِدھا ن ہوئی --1-- رہاءُ --	----	ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
سو مُنِ من کی دُبِدھا کھاءِ --	----	ਸੋ ਮੁਨਿ ਮਨ ਕੀ ਦੁਬਿਧਾ ਖਾਇ ॥
بِنُ دُیارے ترّےَ لوک سماءِ --	----	ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
من کا سُبھاءُ سبھُ کوئی کرےَ --	----	ਮਨ ਕਾ ਸੁਭਾਉ ਸਭੁ ਕੋਈ ਕਰੈ ॥
کرتا ہوءِ سُ انبھےَ رہےَ --2--	----	ਕਰਤਾ ਹੋਇ ਸੁ ਅਨਭੈ ਰਹੈ ॥੨॥
پھل کارن پھُولی بنراءِ --	----	ਫਲ ਕਾਰਨ ਫੂਲੀ ਬਨਰਾਇ ॥
پھلُ لاگا تب پھُولُ بِلاءِ --	----	ਫਲੁ ਲਾਗਾ ਤਬ ਫੂਲੁ ਬਿਲਾਇ ॥
گِیانےَ کارن کرم ابھِیاسُ --	----	ਗਿਆਨੈ ਕਾਰਨ ਕਰਮ ਅਭਿਆਸੁ ॥
گِیانُ بھِئیا تہ کرمہ ناسُ --3--	----	ਗਿਆਨੁ ਭਇਆ ਤਹ ਕਰਮਹ ਨਾਸੁ ॥੩॥
گھرِّت کارن ددھِ متھےَ سِئیان --	----	ਘ੍ਰਿਤ ਕਾਰਨ ਦਧਿ ਮਥੈ ਸਇਆਨ ॥
جِیوت مُکت سدا نِربان --	----	ਜੀਵਤ ਮੁਕਤ ਸਦਾ ਨਿਰਬਾਨ ॥
کہِ روِداس پرم بَیراگ --	----	ਕਹਿ ਰਵਿਦਾਸ ਪਰਮ ਬੈਰਾਗ ॥

رِدے رامُ کی ن جپِس ابھاگ --1--4--	----	ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
نامدیو --	----	ਨਾਮਦੇਵ ॥
آءُ کلنّدر کیسوا --	----	ਆਉ ਕਲੰਦਰ ਕੇਸਵਾ ॥
کرِ ابدالی بھیسوا -- رہاءُ --	----	ਕਰਿ ਅਬਦਾਲੀ ਭੇਸਵਾ ॥ ਰਹਾਉ ॥
جِنِ آکاس کُلہ سِرِ کینی کئُسے سپت پیالا --	----	ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
چمرپوس کا منّدرُ تیرا اِہ بِدھِ بنے گُپالا --1--	----	ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
چھپن کوٹِ کاپیہنُ تیرا سولہ سہس اِجارا[1] -- | [1]اِزارا-	----	ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
بھار اٹھارہ مُدگرُ تیرا سہنک[1] سبھ سنّسارا --2-- | [1]صِہنک-	----	ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
دیہی مہجِدِ منُ مئُلانا سہج نِواج[1] گُجارے[2] -- | [1]نِواز- [2]غُزارے-	----	ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
بیبی کئُلا سءُ کائِنُ[1] تیرا نِرنّکار آکارے --3-- | [1]قائِنُ-	----	ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
بھگتِ کرت میرے تال چھِناۓ کِہ پہِ کرءُ پُکارا --	----	ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥

نامے کا سُیامی انّترجامی پھِرے سگل بیدیسوا --4--1--	----	ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
راگُ بسنّتُ مہلا[1] 1 گھرُ 1 چئُپدے دُتُکے | [1]محلا-	----	ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ
ੴ سِتنامُ کرتا پُرکھُ نِربھءُ نِرویرُ اکال مُورتِ اجُونی سَیبھن گُرپّرسادِ --	Page# [1168]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ماہا ماہ مُمارکھی چڑِیا سدا بسنّتُ --	----	ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
پرپھڑُ چِت سمالِ سوءِ سدا سدا گوبِنّدُ --1--	----	ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥
بھولِیا ہئُمےَ سُرتِ وِسارِ --	----	ਭੋਲਿਆ ਹਉਮੈ ਸੁਰਤਿ ਵਿਸਾਰਿ ॥
ہئُمےَ مارِ بیچارِ من گُݨ وِچ گُݨُ لےَ سارِ --1-- رہاءُ --	----	ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥
کرم پیڈُ ساکھا ہری دھرمُ پھُلُ پھلُ گِیانُ --	----	ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
پت پراپتِ چھاو گھݨی چُوکا من ابھِمانُ --2--	----	ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥
اکھی کُدرتِ[1] کنّنی بانݨی مُکھِ آکھݨُ سچُ نامُ -- | [1]قُدرتِ-	----	ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥

پتِ کا دھنُ پُورا ہویا لاگا سہجِ دھِیانُ --3--	----	ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥
ماہا رُتی آوٹا ویکھہُ کرم کماءِ --	----	ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
نانک ہرے ن سُوکہی جِ گُرمُکھِ رہے سماءِ --4--1--	----	ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥
مہلا[1] 1 بسنّتُ -- | محلا[1]-	----	ਮਹਲਾ ੧ ਬਸੰਤੁ ॥
رُتِ آئیلے سرس بسنّت ماہِ --	----	ਰੁਤਿ ਆਈਲੇ ਸਰਸ ਬਸੰਤ ਮਾਹਿ ॥
رنّگِ راتے روہِ سِ تیرے چاءِ --	----	ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥
کِسُ پُوج چڑاوءُ لگءُ پاءِ --1--	----	ਕਿਸੁ ਪੂਜ ਚੜਾਵਉ ਲਗਉ ਪਾਇ ॥੧॥
تیرا داسنِ داسا کہءُ راءِ --	----	ਤੇਰਾ ਦਾਸਨਿ ਦਾਸਾ ਕਹਉ ਰਾਇ ॥
جگجیون جُگتِ ن ملےَ کاءِ --1-- رہاءُ --	----	ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥
تیری مُورتِ ایکا بہُتُ رُوپ --	----	ਤੇਰੀ ਮੂਰਤਿ ਏਕਾ ਬਹੁਤੁ ਰੂਪ ॥
کِسُ پُوج چڑاوءُ دےءُ دھُوپ --	----	ਕਿਸੁ ਪੂਜ ਚੜਾਵਉ ਦੇਉ ਧੂਪ ॥
تیرا انّتُ ن پائِیا کہا پاءِ --	----	ਤੇਰਾ ਅੰਤੁ ਨ ਪਾਇਆ ਕਹਾ ਪਾਇ ॥
تیرا داسنِ داسا کہءُ راءِ --2--	----	ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥
تیرے سٹھِ سنّبت سبھِ تیرتھا --	----	ਤੇਰੇ ਸਠਿ ਸੰਬਤ ਸਭਿ ਤੀਰਥਾ ॥

تیرا سچُ نامُ پرمیسرا --	----	ਤੇਰਾ ਸਚੁ ਨਾਮੁ ਪਰਮੇਸਰਾ ॥
تیری گتِ اوِگتِ نہی جانئیۓ --	----	ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥
انٛجانٹت نامُ وکھانئیۓ --3--	----	ਅਣਜਾਣਤ ਨਾਮੁ ਵਖਾਣੀਐ ॥੩॥
نانکُ ویچارا کِیا کہےَ --	----	ਨਾਨਕੁ ਵੇਚਾਰਾ ਕਿਆ ਕਹੈ ॥
سبھُ لوکُ سلاہے اکسےَ --	----	ਸਭੁ ਲੋਕੁ ਸਲਾਹੇ ਏਕਸੈ ॥
سِرُ نانک لوکا پاو ہےَ --	----	ਸਿਰੁ ਨਾਨਕ ਲੋਕਾ ਪਾਵ ਹੈ ॥
بلِہاری جاءُ جیتے تیرے ناو ہےَ --2--4--	----	ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥
بسنّتُ مہلا[1] 1 -- | [1]محلا-	----	ਬਸੰਤੁ ਮਹਲਾ ੧ ॥
سُئِنے کا چئُکا کنّچن کُیار --	----	ਸੁਇਨੇ ਕਾ ਚਉਕਾ ਕੰਚਨ ਕੁਆਰ ॥
رُپے کِیِا کارا بہُتُ بِستھارُ --	----	ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥
گنّگا کا اُدکُ کرنّتے کی آگِ --	----	ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥
گرُڑا کھاٹا دُدھ سِءُ گاڈِ --1--	----	ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥
رے من لکھےَ کبہُو ن پاءِ --	----	ਰੇ ਮਨ ਲੇਖੈ ਕਬਹੂ ਨ ਪਾਇ ॥
جامِ ن بھیجےَ ساچ ناءِ --1-- رہاءُ --	----	ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥
دس اٹھ لِکھے ہووِہ پاسِ --	Page# [1169]	ਦਸ ਅਠ ਲੀਖੇ ਹੋਵਹਿ ਪਾਸਿ ॥
چارے بید مُکھاگر پاٹھِ --	----	ਚਾਰੇ ਬੇਦ ਮੁਖਾਗਰ ਪਾਠਿ ॥
پُربی ناوےَ ورناں کی داتِ --	----	ਪੁਰਬੀ ਨਾਵੈ ਵਰਨਾਂ ਕੀ ਦਾਤਿ ॥
ورت نیم کرے دِن راتِ --2--	----	ਵਰਤ ਨੇਮ ਕਰੇ ਦਿਨ ਰਾਤਿ ॥੨॥

کاجی[1] مُلاں ہووِہ سیکھ -- | [1]قاضی-	----	ਕਾਜੀ ਮੁਲਾਂ ਹੋਵਹਿ ਸੇਖ ॥
جوگی جنّگم بھگوے بھیکھ --	----	ਜੋਗੀ ਜੰਗਮ ਭਗਵੇ ਭੇਖ ॥
کو گِرہی کرما کی سنّدھِ --	----	ਕੋ ਗਿਰਹੀ ਕਰਮਾ ਕੀ ਸੰਧਿ ॥
بِنُ بُوجھے سبھ کھڑِئیِس بنّدھِ --3--	----	ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥
جیتے جیء لِکھی سِرِ کار --	----	ਜੇਤੇ ਜੀਅ ਲਿਖੀ ਸਿਰਿ ਕਾਰ ॥
کرݨی اُپرِ ہووگِ سار --	----	ਕਰਣੀ ਉਪਰਿ ਹੋਵਗਿ ਸਾਰ ॥
ہُکمُ[1] کرِہ مُورکھ گاوار -- | [1]حُکمُ-	----	ਹੁਕਮੁ ਕਰਹਿ ਮੂਰਖ ਗਾਵਾਰ ॥
نانک ساچے کے سِپھتِ[1] بھنّڈار --4--3-- | [1]صِفتِ-	----	ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥
بسنّتُ مہلا[1] 3 تِیجا -- | [1]محلا-	----	ਬਸੰਤੁ ਮਹਲਾ ੩ ਤੀਜਾ ॥
بسترّ اُتارِ دِگنبّرُ ہوگُ --	----	ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥
جٹادھارِ کِیا کماوے جوگُ --	----	ਜਟਾਧਾਰਿ ਕਿਆ ਕਮਾਵੈ ਜੋਗੁ ॥
منُ نِرملُ نہی دسوے دُیار --	----	ਮਨੁ ਨਿਰਮਲੁ ਨਹੀ ਦਸਵੈ ਦੁਆਰ ॥
بھرّمِ بھرّمِ آوے مُوڑّہا وارو وار --1--	----	ਭ੍ਰਮਿ ਭ੍ਰਮਿ ਆਵੈ ਮੂੜ੍ਹਾ ਵਾਰੋ ਵਾਰ ॥੧॥
ایکُ دھِیاوہُ مُوڑّہ منا --	----	ਏਕੁ ਧਿਆਵਹੁ ਮੂੜ੍ਹ ਮਨਾ ॥
پارِ اُترِ جاہِ اِک کھِناں --1-- رہاءُ --	----	ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥
سِمرّتِ ساسترّ کرِہ وکھِیاݨ --	----	ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥
نادی.بیدی پڑّہِہ پُراݨ --	----	ਨਾਦੀ ਬੇਦੀ ਪੜ੍ਹਹਿ ਪੁਰਾਣ ॥
پاکھنّڈ دّرِسٹِ منِ کپٹُ کماہِ --	----	ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥

تِن کےَ رمئِیا نیڑِ ناہِ --2--	----	ਤਿਨ ਕੈ ਰਮਈਆ ਨੇੜਿ ਨਾਹਿ ॥੨॥
جے کو اَیسا سنّجمی ہوءِ --	----	ਜੇ ਕੋ ਐਸਾ ਸੰਜਮੀ ਹੋਇ ॥
کّرِیا وِسیکھ پُوجا کرےءِ --	----	ਕ੍ਰਿਆ ਵਿਸੇਖ ਪੂਜਾ ਕਰੇਇ ॥
انّترِ لوبھُ منُ بِکھِیا ماہِ --	----	ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥
اوءِ نِرنّجنُ کَیسے پاہِ --3--	----	ਓਇ ਨਿਰੰਜਨੁ ਕੈਸੇ ਪਾਹਿ ॥੩॥
کِیتا ہویا کرے کِیا ہوءِ --	----	ਕੀਤਾ ਹੋਆ ਕਰੇ ਕਿਆ ਹੋਇ ॥
جِس نو آپِ چلاۓ سوءِ --	----	ਜਿਸ ਨੋ ਆਪਿ ਚਲਾਏ ਸੋਇ ॥
ندرِ کرے تاں بھرمُ چُکاۓ --	----	ਨਦਰਿ ਕਰੇ ਤਾਂ ਭਰਮੁ ਚੁਕਾਏ ॥
ہُکمےَ[1] بُوجھےَ تاں ساچا پاۓ --4-- | [1] حُکمےَ	----	ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥
جِسُ جیءُ انّترُ مَیلا ہوءِ --	----	ਜਿਸੁ ਜੀਉ ਅੰਤਰੁ ਮੈਲਾ ਹੋਇ ॥
تِیرتھ بھوےَ دِسنّتر لوءِ --	----	ਤੀਰਥ ਭਵੈ ਦਿਸੰਤਰ ਲੋਇ ॥
نانک مِلیٔےَ ستِگُر سنّگ --	----	ਨਾਨਕ ਮਿਲੀਐ ਸਤਿਗੁਰ ਸੰਗ ॥
تءُ بھوجل کے تُوٹِس بنّدھ --5--4--	----	ਤਉ ਭਵਜਲ ਕੇ ਤੂਟਸਿ ਬੰਧ ॥੫॥੪॥
بسنّتُ مہلا[1] 1 -- | [1] محلا	----	ਬਸੰਤੁ ਮਹਲਾ ੧ ॥
سگل بھون تیری مائِیا موہ --	----	ਸਗਲ ਭਵਨ ਤੇਰੀ ਮਾਇਆ ਮੋਹ ॥
مےَ اورُ ن دِسےَ سرب توہ --	----	ਮੈ ਅਵਰੁ ਨ ਦੀਸੈ ਸਰਬ ਤੋਹ ॥
تُو سُرِ ناتھا دیوا دیو --	----	ਤੂ ਸੁਰਿ ਨਾਥਾ ਦੇਵਾ ਦੇਵ ॥
ہرِ نامُ ملےَ گُر چرن سیو --1--	----	ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥
میرے سُنّدر گہِر گنّبھِیر لال --	----	ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥

گُرنُکھِ رام نام گُن گاۓ تُو اپرنّپرُ سرب پال --1-- رہاءُ --	----	ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥
بِنُ سادھ ن پائیۓَ ہرِ کا سنّگُ --	----	ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥
بِنُ گُر مَیل مِلین انگُ --	----	ਬਿਨੁ ਗੁਰ ਮੈਲ ਮਲੀਨ ਅੰਗੁ ॥
بِنُ ہرِ نام ن سُدھُ ہوءِ --	----	ਬਿਨੁ ਹਰਿ ਨਾਮ ਨ ਸੁਧੁ ਹੋਇ ॥
گُر سبدِ سلاہے ساچُ سوءِ --2--	----	ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥
جا کءُ تُو راکھہِ رکھنہار --	----	ਜਾ ਕਉ ਤੂ ਰਾਖਹਿ ਰਖਨਹਾਰ ॥
ستِگُرُو مِلاوہِ کرہِ سار --	----	ਸਤਿਗੁਰੂ ਮਿਲਾਵਹਿ ਕਰਹਿ ਸਾਰ ॥
بِکھُ ہئُمےَ ممتا پرہراءِ --	----	ਬਿਖੁ ਹਉਮੈ ਮਮਤਾ ਪਰਹਰਾਇ ॥
سبھِ دُوکھ بِناسے رام راءِ --3--	----	ਸਭਿ ਦੂਖ ਬਿਨਾਸੇ ਰਾਮ ਰਾਇ ॥੩॥
اُوتم گتِ مِتِ ہرِ گُن سریِر --	----	ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥
گُرمتِ پ٘رگٹے رام نام ہیِر --	----	ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥
لِو لاگی نامِ تجِ دُوجا بھاءُ --	----	ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥
جن نانک ہرِ گُرُ گُر مِلاءُ --4--5--	----	ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥
بسنّتُ مہلا[1] 1 -- | محلا[1]	----	ਬਸੰਤੁ ਮਹਲਾ ੧ ॥
میری سکھی سہیلی سُنہُ بھاءِ --	----	ਮੇਰੀ ਸਖੀ ਸਹੇਲੀ ਸੁਨਹੁ ਭਾਇ ॥
میرا پِرُ ریِسالُو سنّگِ ساءِ --	----	ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥
اوہُ الکھُ ن لکھیِۓَ کہہُ کاءِ --	----	ਓਹੁ ਅਲਖੁ ਨ ਲਖੀਐ ਕਹਹੁ ਕਾਇ ॥

گُرِ سنّگِ دِکھائِئو رام راءِ --1--	----	ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥
مِلُ سکھی سہیلی ہرِ گُن بنے --	Page# [1170]	ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥
ہرِ پّربھ سنّگِ کھیلہِ ور کامنِ گُرمُکھِ کھوجت من منے --1-- رہاءُ --	----	ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥
منمُکھی دُہاگنِ ناہِ بھےءُ --	----	ਮਨਮੁਖੀ ਦੁਹਾਗਣਿ ਨਾਹਿ ਭੇਉ ॥
اوہُ گھٹِ گھٹِ راوےَ سرب پّرےءُ --	----	ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥
گُرمُکھِ تھِرُ چینےَ سنّگِ دےءُ --	----	ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥
گُرِ نامُ دِرڑائِیا جپُ جپےءُ --2--	----	ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥
بِنُ گُر بھگتِ ن بھاءُ ہوءِ --	----	ਬਿਨੁ ਗੁਰ ਭਗਤਿ ਨ ਭਾਉ ਹੋਇ ॥
بِنُ گُر سنّت ن سنّگُ دےءِ --	----	ਬਿਨੁ ਗੁਰ ਸੰਤ ਨ ਸੰਗੁ ਦੇਇ ॥
بِنُ گُر انّدھُلے دھنّدھُ روءِ --	----	ਬਿਨੁ ਗੁਰ ਅੰਧੁਲੇ ਧੰਧੁ ਰੋਇ ॥
منُ گُرمُکھِ نِرملُ ملُ سبدِ کھوءِ --3--	----	ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥
گُرِ منُ مارِئو کرِ سنّجوگُ --	----	ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥
اہِنِسِ راوے بھگتِ جوگُ --	----	ਅਹਿਨਿਸਿ ਰਾਵੇ ਭਗਤਿ ਜੋਗੁ ॥
گُر سنّت سبھا دُکھ مٹےَ روگُ --	----	ਗੁਰ ਸੰਤ ਸਭਾ ਦੁਖ ਮਿਟੈ ਰੋਗੁ ॥
جن نانک ہرِ ورُ سہج جوگُ --4--6--	----	ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥
بسنّتُ مہلا[1] 1 -- | [1]محلا۔	----	ਬਸੰਤੁ ਮਹਲਾ ੧ ॥
آپے کُدرتِ[1] کرے ساجِ -- | [1]قُدرتِ۔	----	ਆਪੇ ਕੁਦਰਤਿ ਕਰੇ ਸਾਜਿ ॥
سچُ آپِ نِبیڑے راجُ راجِ --	----	ਸਚੁ ਆਪਿ ਨਿਬੇੜੇ ਰਾਜੁ ਰਾਜਿ ॥

گُرمتِ اُوتم سنّگ ساتھِ ـ ـ	----	ਗੁਰਮਤਿ ਊਤਮ ਸੰਗਿ ਸਾਥਿ ॥
ہرِ نامُ رسائِڑُ سہجِ آتھِ ـ ـ 1 ـ ـ	----	ਹਰਿ ਨਾਮੁ ਰਸਾਇਣੁ ਸਹਜਿ ਆਥਿ ॥੧॥
مت بِسرسِ رے من رام بولِ ـ ـ	----	ਮਤ ਬਿਸਰਸਿ ਰੇ ਮਨ ਰਾਮ ਬੋਲਿ ॥
اپرنّپرُ الگم اگوچرُ گُرمُکھِ ہرِ آپِ تُلائے اتُلُ تولِ ـ ـ 1 ـ ـ رہاءُ ـ ـ	----	ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥੧॥ ਰਹਾਉ ॥
گُرچرن سریوہِ گُرسِکھ تور ـ ـ	----	ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥
گُر سیو ترے تجِ میر تور ـ ـ	----	ਗੁਰ ਸੇਵ ਤਰੇ ਤਜਿ ਮੇਰ ਤੋਰ ॥
نر نِنّدک لوبھی منِ کٹھور ـ ـ	----	ਨਰ ਨਿੰਦਕ ਲੋਭੀ ਮਨਿ ਕਠੋਰ ॥
گُر سیو ن بھائی سِ چور چور ـ ـ 2 ـ ـ	----	ਗੁਰ ਸੇਵ ਨ ਭਾਈ ਸਿ ਚੋਰ ਚੋਰ ॥੨॥
گُرُتُٹھا بکھسے[1] بھگتِ بھاءُ ـ ـ | [1]بخشے ـ	----	ਗੁਰੁ ਤੁਠਾ ਬਖਸੇ ਭਗਤਿ ਭਾਉ ॥
گُرِتُٹھےَ پائیئےَ ہرِ مہلِ[1] ٹھاءُ ـ ـ | [1]محلِ ـ	----	ਗੁਰਿ ਤੁਠੈ ਪਾਈਐ ਹਰਿ ਮਹਲਿ ਠਾਉ ॥
پرہرِ نِنّدا ہرِ بھگتِ جاگُ ـ ـ	----	ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥
ہرِ بھگتِ سُہاوی کرمِ بھاگُ ـ ـ 3 ـ ـ	----	ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥੩॥
گُرُ میلِ مِلاوےَ کرے داتِ ـ ـ	----	ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥
گُرسِکھ پِیارے دِنسُ راتِ ـ ـ	----	ਗੁਰਸਿਖ ਪਿਆਰੇ ਦਿਨਸੁ ਰਾਤਿ ॥
پھلُ نامُ پراپتِ گُرُ تُسِ دےءِ ـ ـ	----	ਫਲੁ ਨਾਮੁ ਪਰਾਪਤਿ ਗੁਰੁ ਤੁਸਿ ਦੇਇ ॥
کہُ نانک پاوہِ وِرلے کےءِ ـ ـ 4 ـ ـ 7 ـ ـ	----	ਕਹੁ ਨਾਨਕ ਪਾਵਹਿ ਵਿਰਲੇ ਕੇਇ ॥੪॥੭॥
بسنّتُ مہلا[1] 3 اِک تُکا ـ ـ | [1]محلا ـ	----	ਬਸੰਤੁ ਮਹਲਾ ੩ ਇਕ ਤੁਕਾ ॥

ساہِب[1] بھاوے سیوکُ سیوا کرے ۔۔ |	----	ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥
[1]صاحِب۔		
جِیوتُ مرے سبھِ کُل اُدھرے ۔۔1۔۔	----	ਜੀਵਤੁ ਮਰੈ ਸਭਿ ਕੁਲ ਉਧਰੈ ॥੧॥
تیری بھگتِ ن چھوڈؤ کِیا کو ہسے ۔۔	----	ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥
ساچُ نامُ میرے ہِردے وسے ۔۔1۔۔ رہاءُ ۔۔	----	ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥
جَیسے مائِیا موہِ پ٘رانْی گلتُ رہے ۔۔	----	ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥
تَیسے سنّت جن رام نام روت رہے ۔۔2۔۔	----	ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥
مےَ مُورکھ مُگدھ اُوپرِ کرہُ دئِیا ۔۔	----	ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥
تءُ سرنْاگتِ رہءُ پئِیا ۔۔3۔۔	----	ਤਉ ਸਰਣਾਗਤਿ ਰਹਉ ਪਇਆ ॥੩॥
کہتُ نانکُ سنّسار کے نِہپھل کاما ۔۔	----	ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥
گُر پ٘رسادِ کو پاوے انّم٘رِت ناما ۔۔4۔۔8۔۔	----	ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥
مہلا[1] 1 بسنّتُ ہِنّڈول گھرُ 2 | [1]محلا۔	----	ਮਹਲਾ ੧ ਬਸੰਤੁ ਹਿੰਡੋਲ ਘਰੁ ੨
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
سال گ٘رام بِپ پُوجِ مناوہُ سُک٘رِتُ تُلسی مالا ۔۔	----	ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥

رام نامُ جپ بیڑا بانْدھہُ دئِیا کرہُ دئِیالا --1--	----	ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥੧॥
کاہے کلرا سِنّچہُ جنمُ گواوہُ --	----	ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
کاچی ڈھہگِ دِوال کاہے گچُ لاوہُ --1-- رہاءُ --	Page# [1171]	ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥
کر ہرِہٹ مال ٹِنّڈ پرووہُ تِس بھیترِ منُ جووہُ --	----	ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
انّمرِتُ سِنّچہُ بھرہُ کِیارے تءُ مالی کے ہووہُ --2--	----	ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥
کامُ کرودھِ دُءِ کرہُ بسولے گوڈہُ دھرتی بھائی --	----	ਕਾਮੁ ਕ੍ਰੋਧਿ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥
جِءُ گوڈہُ تِءُ تُمّ سُکھ پاوہُ کِرتُ ن میٹِیا جائی --3--	----	ਜਿਉ ਗੋਡਹੁ ਤਿਉ ਤੁਮ੍ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥
بگُلے تے پھُنِ ہنّسُلا ہووَے جے تۄ کرہِ دئِیالا --	----	ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥
پ٘رنْوتِ نانکُ داسنِ داسا دئِیا کرہُ دئِیالا --4--1--9--	----	ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥
بسنّتُ مہلا 1 ہِنّڈولُ -- | محلا1	----	ਬਸੰਤੁ ਮਹਲਾ ੧ ਹਿੰਡੋਲ ॥

ساہُرڑی وتھُ سبھُ کُچھُ ساجھی
پیوکڑےَ دھن وکھے --

ਸਾਹੁਰੜੀ ਵਥੁ ਸਭੁ ਕਿਛੁ ਸਾਝੀ
ਪੇਵਕੜੈ ਧਨ ਵਖੇ ॥

آپِ کُچجی دوسُ ن دیئُو
جاݨا ناہی رکھے --1--

ਆਪਿ ਕੁਚਜੀ ਦੋਸੁ ਨ ਦੇਊ
ਜਾਣਾ ਨਾਹੀ ਰਖੇ ॥੧॥

میرے ساہِبا[1] ہءُ آپے بھرمِ بھُلاݨی -- |
[1] صاحِبا-

ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥

اکھر لکھے سیئی گاوا
اور ن جاݨا باݨی --1-- رہاءُ --

ਅਖਰ ਲਿਖੇ ਸੇਈ ਗਾਵਾ
ਅਵਰ ਨ ਜਾਣਾ ਬਾਣੀ ॥੧॥ ਰਹਾਉ ॥

کڈھِ کسیدا پہرِ چولی
تاں تُمّہ جاݨہُ ناری --

ਕਢਿ ਕਸੀਦਾ ਪਹਿਰਹਿ ਚੋਲੀ
ਤਾਂ ਤੁਮ੍ ਜਾਣਹੁ ਨਾਰੀ ॥

جے گھرُ راکھِ بُرا ن چاکھِ
ہووہِ کنّت پیاری --2--

ਜੇ ਘਰੁ ਰਾਖਹਿ ਬੁਰਾ ਨ ਚਾਖਹਿ
ਹੋਵਹਿ ਕੰਤ ਪਿਆਰੀ ॥੨॥

جے توُن پڑیا پنّڈِتُ بینا
دُءِ اکھر دُءِ ناوا --

ਜੇ ਤੂੰ ਪੜਿਆ ਪੰਡਿਤੁ ਬੀਨਾ
ਦੁਇ ਅਖਰ ਦੁਇ ਨਾਵਾ ॥

پرݨوَتِ نانکُ ایکُ لنگھاے
جے کرِ سچِ سماواں --3--2--10--

ਪ੍ਰਣਵਤਿ ਨਾਨਕੁ ਏਕੁ ਲੰਘਾਏ
ਜੇ ਕਰਿ ਸਚਿ ਸਮਾਵਾਂ ॥੩॥੨॥੧੦॥

بسنّتُ ہنڈول مہلا[1] 1 -- | [1] محلا-

ਬਸੰਤੁ ਹਿੰਡੋਲ ਮਹਲਾ ੧ ॥

راجا بالکُ نگری کاچی
دُستا نالِ پیارو --

ਰਾਜਾ ਬਾਲਕੁ ਨਗਰੀ ਕਾਚੀ
ਦੁਸਟਾ ਨਾਲਿ ਪਿਆਰੋ ॥

دُءِ مائی دُءِ باپا پڑِیئہِ پنّڈِت کرہُ بیچارو --1--	----	ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥
سُیامی پنّڈِتا تُمّہ دیہُ متی --	----	ਸੁਆਮੀ ਪੰਡਿਤਾ ਤੁਮ੍ ਦੇਹੁ ਮਤੀ ॥
کِن بِدھِ پاوءُ پّرانپتی --1-- رہاءُ --	----	ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥
بھِیترِ اگنِ بناسپتِ مئُلی ساگرُ پنّڈے پائِیا --	----	ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥
چنّدُ سُورجُ دُءِ گھر ہی بھِیترِ اَیسا گِیانُ ن پائِیا --2--	----	ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥
رام رونّتا جاݨیئَے اِک مائی بھوگُ کرےءِ --	----	ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥
تا کے لکھݨ جاݨِیئہِ کھِما دھنُ سنّگرہےءِ --3--	----	ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥
کہِیا سُݨہِ ن کھائِیا مانہِ تِنّہا ہی سیتی واسا --	----	ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਾ ਹੀ ਸੇਤੀ ਵਾਸਾ ॥
پّرݨوتِ نانکُ داسنِ داسا کھِنُ تولا کھِنُ ماسا[1] --4--3--11-- |	----	ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥
[1]ماشا-		
بسنّتُ ہِنّڈول مہلا[1] 1 -- | [1]محلا-	----	ਬਸੰਤੁ ਹਿੰਡੋਲ ਮਹਲਾ ੧ ॥

ساچا سہُ گُرو سُکھداتا ہرِ میلے بھُکھ گواۓ --	----	ਸਾਚਾ ਸਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥
کرِ کرِپا ہرِ بھگتِ دِرڑاۓ اندِنُ ہرِ گُݨ گاۓ --1--	----	ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥
مت بھُولہِ رے من چیتِ ہری --	----	ਮਤ ਭੂਲਹਿ ਰੇ ਮਨ ਚੇਤਿ ਹਰੀ ॥
بِنُ گُر مُکتِ ناہی ترَے لوئی گُرمُکھِ پائیۓ نامُ ہری --1-- رہاۓ --	----	ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥
بِنُ بھگتی نہی ستِگُرُ پائیۓ بِنُ بھاگا نہی بھگتِ ہری --	----	ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥
بِنُ بھاگا ستسنّگُ ن پائیۓ کرمِ ملےَ ہرِ نامُ ہری --2--	----	ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥
گھٹِ گھٹِ گُپتُ اُپاۓ ویکھےَ پرگٹُ گُرمُکھِ سنّت جنا --	----	ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥
ہرِ ہرِ کرہِ سُ ہرِ رنّگِ بھینے ہرِ جلُ انمرِت نامُ منا --3--	----	ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
جِن کءُ تکھتِ[1] ملےَ وڈِیائی گُرمُکھِ سے پردھان کیۓ -- | [1]تخت۔	----	ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥
پارسُ بھیٹِ بھۓ سے پارس نانک ہرِ گُر سنّگِ تھیۓ --4--4--12--	Page# [1172]	ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥

[1]محلا۔ | بسنّتُ مہلا[1] 3 گھرُ 1 دُتُکے	----	ਬਸੰਤੁ ਮਹਲਾ ੩ ਘਰੁ ੧ ਦੁਤੁਕੇ
ੴ ستِگر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
ماہا رُتی مہِ سد بسنّتُ ۔۔	----	ਮਾਹਾ ਰੁਤੀ ਮਹਿ ਸਦ ਬਸੰਤੁ ॥
جِتُ ہرِیا سبھُ جیء جنّتُ ۔۔	----	ਜਿਤੁ ਹਰਿਆ ਸਭੁ ਜੀਅ ਜੰਤੁ ॥
کِیا ہءُ آکھا کِرم جنّتُ ۔۔	----	ਕਿਆ ਹਉ ਆਖਾ ਕਿਰਮ ਜੰਤੁ ॥
تیرا کنَے ن پائِیا آدِ انّتُ ۔۔1۔۔	----	ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥੧॥
[1]صاحِب۔ | تےَ ساہِب[1] کی کرہِ سیو ۔۔	----	ਤੈ ਸਾਹਿਬ ਕੀ ਕਰਹਿ ਸੇਵ ॥
پرم سُکھ پاوہِ آتم دیو ۔۔1۔۔ رہاءُ ۔۔	----	ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ ॥
کرمُ ہووےَ تاں سیوا کرےَ ۔۔	----	ਕਰਮੁ ਹੋਵੈ ਤਾਂ ਸੇਵਾ ਕਰੈ ॥
گُر پرسادی جِیوت مرےَ ۔۔	----	ਗੁਰ ਪਰਸਾਦੀ ਜੀਵਤ ਮਰੈ ॥
اندِنُ ساچُ نامُ اُچرےَ ۔۔	----	ਅਨਦਿਨੁ ਸਾਚੁ ਨਾਮੁ ਉਚਰੈ ॥
اِن بِدھِ پّرانݨی دُترُ ترےَ ۔۔2۔۔	----	ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥
بِکھُ انمّرِتُ کرتارِ اُپاۓ ۔۔	----	ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
سنّسار بِرکھ کءُ دُءِ پھل لاۓ ۔۔	----	ਸੰਸਾਰ ਬਿਰਖ ਕਉ ਦੁਇ ਫਲ ਲਾਏ ॥
آپے کرتا کرے کراۓ ۔۔	----	ਆਪੇ ਕਰਤਾ ਕਰੇ ਕਰਾਏ ॥
جو تِسُ بھاوےَ تِسےَ کھواۓ ۔۔3۔۔	----	ਜੋ ਤਿਸੁ ਭਾਵੈ ਤਿਸੈ ਖਵਾਏ ॥੩॥
نانک جِس نو ندرِ کرےءِ ۔۔	----	ਨਾਨਕ ਜਿਸ ਨੋ ਨਦਰਿ ਕਰੇਇ ॥
انمّرِت نامُ آپے دےءِ ۔۔	----	ਅੰਮ੍ਰਿਤ ਨਾਮੁ ਆਪੇ ਦੇਇ ॥
بِکھِیا کی باسنا منہِ کرےءِ ۔۔	----	ਬਿਖਿਆ ਕੀ ਬਾਸਨਾ ਮਨਹਿ ਕਰੇਇ ॥

اپنٹا بھاݨا آپ کرےءِ --4--1--	----	ਅਪਣਾ ਭਾਣਾ ਆਪਿ ਕਰੇਇ ॥੪॥੧॥
بسنّتُ مہلا 3 -- | محلا[1]	----	ਬਸੰਤੁ ਮਹਲਾ ੩ ॥
راتے ساچِ ہرِ نامِ نِہالا --	----	ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥
دئِیا کرہُ پّربھ دِین دئِیالا --	----	ਦਇਆ ਕਰਹੁ ਪ੍ਰਭ ਦੀਨ ਦਇਆਲਾ ॥
تِسُ بِنُ اورُ نہی مےَ کوءِ --	----	ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥
جِءُ بھاوےَ تِءُ راکھےَ سوءِ --1--	----	ਜਿਉ ਭਾਵੈ ਤਿਉ ਰਾਖੈ ਸੋਇ ॥੧॥
گُر گوپال میرےَ مَنِ بھاۓ --	----	ਗੁਰ ਗੋਪਾਲ ਮੇਰੈ ਮਨਿ ਭਾਏ ॥
رہِ ن سکءُ درسن دیکھے بِنُ		ਰਹਿ ਨ ਸਕਉ ਦਰਸਨ ਦੇਖੇ ਬਿਨੁ
سہجِ مِلءُ گُرُ میلِ مِلاۓ --1-- رہاءُ --	----	ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥
اِہُ مَنُ لوبھی لوبھِ لُبھانا --	----	ਇਹੁ ਮਨੁ ਲੋਭੀ ਲੋਭਿ ਲੁਭਾਨਾ ॥
رام بِسارِ بہُرِ پچھُتانا --	----	ਰਾਮ ਬਿਸਾਰਿ ਬਹੁਰਿ ਪਛੁਤਾਨਾ ॥
بِچھُرت مِلاءِ گُر سیو رانْگے --	----	ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥
ہرِ نامُ دِیئو مستکِ وڈبھاگے --2--	----	ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥
پئُݨ پاݨی کی اِہ دیہ سرِیرا --	----	ਪਉਣ ਪਾਣੀ ਕੀ ਇਹ ਦੇਹ ਸਰੀਰਾ ॥
ہئُمےَ روگُ کٹھِن تنِ پیرا --	----	ਹਉਮੈ ਰੋਗੁ ਕਠਿਨ ਤਨਿ ਪੀਰਾ ॥
گُرمُکھِ رام نام دارُو گُݨ گائِیا --	----	ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥
کرِ کرِپا گُرِ روگُ گوائِیا --3--	----	ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥
چارِ ندِییا اگنی تنِ چارے --	----	ਚਾਰਿ ਨਦੀਆ ਅਗਨੀ ਤਨਿ ਚਾਰੇ ॥

ترِسنا جلت جلے اہنکارے --	----	ਤ੍ਰਿਸਨਾ ਜਲਤ ਜਲੇ ਅਹੰਕਾਰੇ ॥
گُرِ راکھے وڈبھاگی تارے --	----	ਗੁਰਿ ਰਾਖੇ ਵਡਭਾਗੀ ਤਾਰੇ ॥
جن نانکُ اُرِ ہرِ انمرِتُ دھارے --2--4--	----	ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥
بسنتُ مہلا[1] 3 -- | محلا[1]-	----	ਬਸੰਤੁ ਮਹਲਾ ੩ ॥
ہرِ سیوے سو ہرِ کا لوگُ --	----	ਹਰਿ ਸੇਵੇ ਸੋ ਹਰਿ ਕਾ ਲੋਗੁ ॥
ساچُ سہجُ کدے ن ہووے سوگُ --	----	ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥
منمُکھ مُۓ ناہی ہرِ من ماہِ --	----	ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥
مرِ مرِ جنمہِ بھی مرِ جاہِ --1--	----	ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥
سے جن جیوے جِن ہرِ من ماہِ --	----	ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥
ساچُ سمھالہِ ساچِ سماہِ --1-- رہاءُ --	----	ਸਾਚੁ ਸਮ੍ਹ੍ਹਾਲਹਿ ਸਾਚਿ ਸਮਾਹਿ ॥੧॥ ਰਹਾਉ ॥
ہرِ ن سیوہِ تے ہرِ تے دُورِ --	----	ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥
دِسنترُ بھوہِ سِرِ پاوہِ دھُورِ --	----	ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥
ہرِ آپے جن لیۓ لاءِ --	----	ਹਰਿ ਆਪੇ ਜਨ ਲੀਏ ਲਾਇ ॥
تِن سدا سُکھُ ہے تِلُ ن تماءِ[1] --2-- | طماعِ[1]-	----	ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥
ندرِ کرے چُوکے ابھِمانُ --	----	ਨਦਰਿ ਕਰੇ ਚੂਕੈ ਅਭਿਮਾਨੁ ॥
ساچی درگہ پاوے مانُ --	Page# [1173]	ਸਾਚੀ ਦਰਗਹ ਪਾਵੈ ਮਾਨੁ ॥
ہرِ جیءُ ویکھے سد ہجُورِ[1] -- | حضُورِ[1]-	----	ਹਰਿ ਜੀਉ ਵੇਖੈ ਸਦ ਹਜੂਰਿ ॥

گُر کے سبدِ رہِیا بھرپُورِ ۔۔3۔۔	----	ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥
جیء جنّت کی کرے پّرتپال ۔۔	----	ਜੀਅ ਜੰਤ ਕੀ ਕਰੇ ਪ੍ਰਤਿਪਾਲ ॥
گُر پرسادی سد سمّہال ۔۔	----	ਗੁਰ ਪਰਸਾਦੀ ਸਦ ਸਮ੍ਹਾਲ ॥
دِر ساچےَ پت سِءُ گھرِ جاءِ ۔۔	----	ਦਰਿ ਸਾਚੈ ਪਤਿ ਸਿਉ ਘਰਿ ਜਾਇ ॥
نانک نامِ وڈائی پاءِ ۔۔4۔۔3۔۔	----	ਨਾਨਕ ਨਾਮਿ ਵਡਾਈ ਪਾਇ ॥੪॥੩॥
بسنّتُ مہلا[1] 3 ۔۔ | محلا[1]	----	ਬਸੰਤੁ ਮਹਲਾ ੩ ॥
انترِ پُوجا من تے ہوءِ ۔۔	----	ਅੰਤਰਿ ਪੂਜਾ ਮਨ ਤੇ ਹੋਇ ॥
ایکو ویکھے اَئُر ن کوءِ ۔۔	----	ਏਕੋ ਵੇਖੈ ਅਉਰੁ ਨ ਕੋਇ ॥
دُوجےَ لوکی بہُت دُکھُ پائِیا ۔۔	----	ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥
ستِگُرِ مَینو ایکُ دِکھائِیا ۔۔1۔۔	----	ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥
میرا پّربھُ مئُلِیا سد بسنّتُ ۔۔	----	ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥
اِہُ منُ مئُلِیا گاءِ گُݨ گوبِنّد ۔۔1۔۔ رہاءُ ۔۔	----	ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥
گُر پُوچھہُ تُمّہ کرہُ بیچارُ ۔۔	----	ਗੁਰ ਪੂਛਹੁ ਤੁਮ੍ ਕਰਹੁ ਬੀਚਾਰੁ ॥
تاں پّربھ ساچے لگےَ پِیارُ ۔۔	----	ਤਾਂ ਪ੍ਰਭ ਸਾਚੇ ਲਗੈ ਪਿਆਰੁ ॥
آپُ چھوڈِ ہوہِ داست بھاءِ ۔۔	----	ਆਪੁ ਛੋਡਿ ਹੋਹਿ ਦਾਸਤ ਭਾਇ ॥
تءُ جگجیونُ وسےَ منِ آءِ ۔۔2۔۔	----	ਤਉ ਜਗਜੀਵਨੁ ਵਸੈ ਮਨਿ ਆਇ ॥੨॥
بھگتِ کرے سد ویکھے ہجُورِ[1] ۔۔ | حضُورِ[1]	----	ਭਗਤਿ ਕਰੇ ਸਦ ਵੇਖੈ ਹਜੂਰਿ ॥
میرا پّربھُ سد رہِیا بھرپُورِ ۔۔	----	ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥
اِس بھگتی کا کوئی جاݨے بھےءُ ۔۔	----	ਇਸੁ ਭਗਤੀ ਕਾ ਕੋਈ ਜਾਣੈ ਭੇਉ ॥

سبھ میرا پربھ آتم دےءُ --3--	----	ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥
آپے ستگر میل مِلائے --	----	ਆਪੇ ਸਤਿਗੁਰੁ ਮੇਲਿ ਮਿਲਾਏ ॥
جگجیون سِءُ آپ چِت لائے --	----	ਜਗਜੀਵਨ ਸਿਉ ਆਪਿ ਚਿਤੁ ਲਾਏ ॥
منُ تنُ ہریا سہج سُبھائے --	----	ਮਨੁ ਤਨੁ ਹਰਿਆ ਸਹਜਿ ਸੁਭਾਏ ॥
نانک نام رہے لِو لائے --4--4--	----	ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥
بسنتُ مہلا[1] 3 -- | محلا[1]	----	ਬਸੰਤੁ ਮਹਲਾ ੩ ॥
بھگتِ وچھلُ ہرِ وسے منِ آءِ --	----	ਭਗਤਿ ਵਛਲੁ ਹਰਿ ਵਸੈ ਮਨਿ ਆਇ ॥
گر کرپا تے سہج سُبھاءِ --	----	ਗੁਰ ਕਿਰਪਾ ਤੇ ਸਹਜ ਸੁਭਾਇ ॥
بھگتِ کرے وِچہُ آپُ کھوءِ --	----	ਭਗਤਿ ਕਰੇ ਵਿਚਹੁ ਆਪੁ ਖੋਇ ॥
تد ہی ساچِ مِلاوا ہوءِ --1--	----	ਤਦ ਹੀ ਸਾਚਿ ਮਿਲਾਵਾ ਹੋਇ ॥੧॥
بھگت سوہہِ سدا ہرِ پربھ دُیارِ --	----	ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥
گر کے ہیتِ ساچے پریم پیارِ --1-- رہاءُ --	----	ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥
بھگتِ کرے سو جنُ نرملُ ہوءِ --	----	ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥
گر سبدی وِچہُ ہئُمے کھوءِ --	----	ਗੁਰ ਸਬਦੀ ਵਿਚਹੁ ਹਉਮੈ ਖੋਇ ॥
ہرِ جیءُ آپ وسے منِ آءِ --	----	ਹਰਿ ਜੀਉ ਆਪਿ ਵਸੈ ਮਨਿ ਆਇ ॥
سدا سانتِ سُکھِ سہجِ سماءِ --2--	----	ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥
ساچِ رتے تِن سد بسنت --	----	ਸਾਚਿ ਰਤੇ ਤਿਨ ਸਦ ਬਸੰਤ ॥
منُ تنُ ہریا روِ گُن گوند --	----	ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥

بِنُ ناوےَ سُوکا سنّسارُ --	----	ਬਿਨੁ ਨਾਵੈ ਸੂਕਾ ਸੰਸਾਰੁ ॥
اگنِ ترِسنا جلےَ وارو وار --3--	----	ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥
سوئی کرے جِ ہرِ جیءُ بھاوےَ --	----	ਸੋਈ ਕਰੇ ਜਿ ਹਰਿ ਜੀਉ ਭਾਵੈ ॥
سدا سُکھُ سرِیرِ بھاݨےَ چِتُ لاوےَ --	----	ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥
اپݨا پّربھُ سیوے سہجِ سُبھاءِ --	----	ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥
نانکُ نامُ وسےَ منِ آءِ --4--5--	----	ਨਾਨਕ ਨਾਮੁ ਵਸੈ ਮਨਿ ਆਇ ॥੪॥੫॥
بسنّتُ مہلا[1] 3 -- | [1]محلا-	----	ਬਸੰਤੁ ਮਹਲਾ ੩ ॥
مائِیا موہُ سبدِ جلاۓ --	----	ਮਾਇਆ ਮੋਹੁ ਸਬਦਿ ਜਲਾਏ ॥
منُ تنُ ہرِیا ستِگُر بھاۓ --	----	ਮਨੁ ਤਨੁ ਹਰਿਆ ਸਤਿਗੁਰ ਭਾਏ ॥
سپھلِئوُ بِرکھُ ہرِ کےَ دُیارِ --	----	ਸਫਲਿਓ ਬਿਰਖੁ ਹਰਿ ਕੈ ਦੁਆਰਿ ॥
ساچی باݨی نامِ پیارِ --1--	----	ਸਾਚੀ ਬਾਣੀ ਨਾਮ ਪਿਆਰਿ ॥੧॥
اے من ہرِیا سہجِ سُبھاءِ --	----	ਏ ਮਨ ਹਰਿਆ ਸਹਜ ਸੁਭਾਇ ॥
سچ پھلُ لاگےَ ستِگُر بھاءِ --1-- رہاءُ --	----	ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥
آپے نیڑےَ آپے دُورِ --	----	ਆਪੇ ਨੇੜੈ ਆਪੇ ਦੂਰਿ ॥
گُر کےَ سبدِ ویکھےَ سد ہجُورِ[1] -- | [1]حضُورِ-	----	ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥
چھاو گھݨی پھُولی بنراءِ --	----	ਛਾਵ ਘਣੀ ਫੂਲੀ ਬਨਰਾਇ ॥
گُرمُکھِ بِگسےَ سہجِ سُبھاءِ --2--	----	ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥
اندِنُ کِیرتنُ کرہِ دِن راتِ --	----	ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥
ستِگُرِ گوائی وِچہُ جُوٹھِ بھرانْتِ --	----	ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥

<table>
<tr><td>پرپنّچ ویکھِ رہِیا وِسمادُ --</td><td>----</td><td>ਪਰਪੰਚ ਵੇਖਿ ਰਹਿਆ ਵਿਸਮਾਦੁ ॥</td></tr>
<tr><td>گُرمُکھِ پائیِئےَ نام پّرسادُ --3--</td><td>Page# [1174]</td><td>ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥</td></tr>
<tr><td>آپے کرتا سبھِ رس بھوگ --</td><td>----</td><td>ਆਪੇ ਕਰਤਾ ਸਭਿ ਰਸ ਭੋਗ ॥</td></tr>
<tr><td>جو کِچھُ کرے سوئی پرُ ہوگ --</td><td>----</td><td>ਜੋ ਕਿਛੁ ਕਰੇ ਸੋਈ ਪਰੁ ਹੋਗ ॥</td></tr>
<tr><td>وڈا داتا تِلُ ن تماءِ[1] -- | [1]طماعِ-</td><td>----</td><td>ਵਡਾ ਦਾਤਾ ਤਿਲੁ ਨ ਤਮਾਇ ॥</td></tr>
<tr><td>نانک ملیِئےَ سبدُ کماءِ --4--6--</td><td>----</td><td>ਨਾਨਕ ਮਿਲੀਐ ਸਬਦੁ ਕਮਾਇ ॥੪॥੬॥</td></tr>
<tr><td>بسنّتُ مہلا[1] 3 -- | [1]محلا-</td><td>----</td><td>ਬਸੰਤੁ ਮਹਲਾ ੩ ॥</td></tr>
<tr><td>پُورےَ بھاگِ سچُ کار کماوےَ --</td><td>----</td><td>ਪੂਰੈ ਭਾਗਿ ਸਚੁ ਕਾਰ ਕਮਾਵੈ ॥</td></tr>
<tr><td>ایکو چیتےَ پھِرِ جونِ ن آوےَ --</td><td>----</td><td>ਏਕੋ ਚੇਤੈ ਫਿਰਿ ਜੋਨਿ ਨ ਆਵੈ ॥</td></tr>
<tr><td>سپھل جنمُ اِسُ جگ مہِ آئِیا --</td><td>----</td><td>ਸਫਲ ਜਨਮੁ ਇਸੁ ਜਗ ਮਹਿ ਆਇਆ ॥</td></tr>
<tr><td>ساچِ نامِ سہجِ سمائِیا --1--</td><td>----</td><td>ਸਾਚਿ ਨਾਮਿ ਸਹਜਿ ਸਮਾਇਆ ॥੧॥</td></tr>
<tr><td>گُرمُکھِ کار کرہُ لِو لاءِ --</td><td>----</td><td>ਗੁਰਮੁਖਿ ਕਾਰ ਕਰਹੁ ਲਿਵ ਲਾਇ ॥</td></tr>
<tr><td>ہرِ نامُ سیوہُ وِچہُ آپُ گواءِ --1-- رہاءُ --</td><td>----</td><td>ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥</td></tr>
<tr><td>تِسُ جن کی ہےَ ساچی بانْی --</td><td>----</td><td>ਤਿਸੁ ਜਨ ਕੀ ਹੈ ਸਾਚੀ ਬਾਣੀ ॥</td></tr>
<tr><td>گُر کےَ سبدِ جگ ماہِ سمانْی --</td><td>----</td><td>ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥</td></tr>
<tr><td>چہُ جُگ پسری ساچی سوءِ --</td><td>----</td><td>ਚਹੁ ਜੁਗ ਪਸਰੀ ਸਾਚੀ ਸੋਇ ॥</td></tr>
<tr><td>نامِ رتا جنُ پرگٹُ ہوءِ --2--</td><td>----</td><td>ਨਾਮਿ ਰਤਾ ਜਨੁ ਪਰਗਟੁ ਹੋਇ ॥੨॥</td></tr>
<tr><td>اِکِ ساچےَ سبدِ رہےَ لِو لاءِ --</td><td>----</td><td>ਇਕਿ ਸਾਚੈ ਸਬਦਿ ਰਹੈ ਲਿਵ ਲਾਇ ॥</td></tr>
</table>

سے جن ساچے ساچےَ بھاءِ --	----	ਸੇ ਜਨ ਸਾਚੇ ਸਾਚੈ ਭਾਇ ॥
ساچُ دھیائِن دیکھ ہجُورِ[1] -- | حضُورِ[1]	----	ਸਾਚੁ ਧਿਆਇਨਿ ਦੇਖਿ ਹਜੂਰਿ ॥
سنّت جنا کی پگ پنّکج دھُورِ --3--	----	ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥
ایکو کرتا اورُ ن کوءِ --	----	ਏਕੋ ਕਰਤਾ ਅਵਰੁ ਨ ਕੋਇ ॥
گُر سبدی میلاوا ہوءِ --	----	ਗੁਰ ਸਬਦੀ ਮੇਲਾਵਾ ਹੋਇ ॥
جِن سچُ سیوِیا تِن رسُ پائِیا --	----	ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥
نانک سہجے نامِ سمائِیا --4--7--	----	ਨਾਨਕ ਸਹਜੇ ਨਾਮਿ ਸਮਾਇਆ ॥੪॥੭॥
بسنّتُ مہلا[1] 3 -- | محلا[1]	----	ਬਸੰਤੁ ਮਹਲਾ ੩ ॥
بھگتِ کرہِ جن دیکھِ ہجُورِ[1] -- | حضُورِ[1]	----	ਭਗਤਿ ਕਰਹਿ ਜਨ ਦੇਖਿ ਹਜੂਰਿ ॥
سنّت جنا کی پگ پنّکج دھُورِ --	----	ਸੰਤ ਜਨਾ ਕੀ ਪਗ ਪੰਕਜ ਧੂਰਿ ॥
ہرِ سیتی سد رہہِ لِو لاءِ --	----	ਹਰਿ ਸੇਤੀ ਸਦ ਰਹਹਿ ਲਿਵ ਲਾਇ ॥
پُورے ستگُرِ دِییا بُجھاءِ --1--	----	ਪੂਰੈ ਸਤਿਗੁਰਿ ਦੀਆ ਬੁਝਾਇ ॥੧॥
داسا کا داسُ وِرلا کوئی ہوءِ --	----	ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥
اُوتم پدوی پاوے سوءِ --1-- رہاءُ --	----	ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥
ایکو سیوہُ اورُ ن کوءِ --	----	ਏਕੋ ਸੇਵਹੁ ਅਵਰੁ ਨ ਕੋਇ ॥
جِتُ سیوِئے سدا سُکھُ ہوءِ --	----	ਜਿਤੁ ਸੇਵਿਐ ਸਦਾ ਸੁਖੁ ਹੋਇ ॥
نا اوہُ مرے ن آوے جاءِ --	----	ਨਾ ਓਹੁ ਮਰੈ ਨ ਆਵੈ ਜਾਇ ॥
تِسُ بِنُ اورُ سیوی کِءُ ماءِ --2--	----	ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥
سے جن ساچے جِنی ساچُ پچھاݨیا --	----	ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥

آپُ مارِ سہجے نامِ سمائِیا --	----	ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥
گُرمُکھِ نامُ پراپتِ ہوءِ --	----	ਗੁਰਮੁਖਿ ਨਾਮੁ ਪਰਾਪਤਿ ਹੋਇ ॥
مَنُ نِرملُ نِرمل سچُ سوءِ --3--	----	ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥
جِنِ گِیانُ کِیا تِسُ ہرِ تُو جانُڑ --	----	ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥
ساچ سبدِ پرّبھُ ایکُ سِجانُڑ --	----	ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥
ہرِ رسُ چاکھےَ تاں سُدھِ ہوءِ --	----	ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥
نانکُ نامِ رتے سچُ سوءِ --4--8--	----	ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥
بسنّتُ مہلا[1] 3 -- | [1]محلا-	----	ਬਸੰਤੁ ਮਹਲਾ ੩ ॥
نامِ رتے کُلاں کا کرہِ اُدھارُ --	----	ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥
ساچی باڑنی نامِ پِیارُ --	----	ਸਾਚੀ ਬਾਣੀ ਨਾਮ ਪਿਆਰੁ ॥
منمُکھ بھُولے کاہے آئے --	----	ਮਨਮੁਖ ਭੂਲੇ ਕਾਹੇ ਆਏ ॥
نامہُ بھُولے جنمُ گوائے --1--	----	ਨਾਮਹੁ ਭੂਲੇ ਜਨਮੁ ਗਵਾਏ ॥੧॥
جِیوت مرےَ مرِ مرنُڑ سوارےَ --	----	ਜੀਵਤ ਮਰੈ ਮਰਿ ਮਰਣੁ ਸਵਾਰੈ ॥
گُر کےَ سبدِ ساچُ اُر دھارےَ --1-- رہاءُ --	----	ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥
گُرمُکھِ سچُ بھوجنُ پوِتُ سرِیرا --	----	ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥
مَنُ نِرملُ سد گُڑنی گہِیرا --	----	ਮਨੁ ਨਿਰਮਲੁ ਸਦ ਗੁਣੀ ਗਹੀਰਾ ॥
جنّمےَ مرےَ ن آوےَ جاءِ --	----	ਜੰਮੈ ਮਰੈ 'ਨ' ਆਵੈ ਜਾਇ ॥
گُر پرسادی ساچِ سماءِ --2--	----	ਗੁਰ ਪਰਸਾਦੀ ਸਾਚਿ ਸਮਾਇ ॥੨॥

ساچا سیوہُ ساچُ پچھانٔے --	----	ਸਾਚਾ ਸੇਵਹੁ ਸਾਚੁ ਪਛਾਣੈ ॥
گُر کے سبدِ ہرِ درِ نیسانٔے[1] -- | [1]نیشانٔے-	----	ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥
درِ ساچےَ سچُ سوبھا ہوءِ --	----	ਦਰਿ ਸਾਚੈ ਸਚੁ ਸੋਭਾ ਹੋਇ ॥
نِج گھرِ واسا پاوےَ سوءِ --3--	Page# [1175]	ਨਿਜ ਘਰਿ ਵਾਸਾ ਪਾਵੈ ਸੋਇ ॥੩॥
آپِ ابھُلُ سچا سچُ سوءِ --	----	ਆਪਿ ਅਭੁਲੁ ਸਚਾ ਸਚੁ ਸੋਇ ॥
ہورِ سبھِ بھُولہِ دُوجےَ پتِ کھوءِ --	----	ਹੋਰਿ ਸਭਿ ਭੁਲਹਿ ਦੂਜੈ ਪਤਿ ਖੋਇ ॥
ساچا سیوہُ ساچی بانٔی --	----	ਸਾਚਾ ਸੇਵਹੁ ਸਾਚੀ ਬਾਣੀ ॥
نانک نامے ساچِ سمانٔی --4--9--	----	ਨਾਨਕ ਨਾਮੇ ਸਾਚਿ ਸਮਾਣੀ ॥੪॥੯॥
بسنّتُ مہلا[1] 3 -- | [1]محلا-	----	ਬਸੰਤੁ ਮਹਲਾ ੩ ॥
بِنُ کرما سبھ بھرمِ بھُلائی --	----	ਬਿਨੁ ਕਰਮਾ ਸਭ ਭਰਮਿ ਭੁਲਾਈ ॥
مائِیا موہِ بہُتُ دُکھُ پائی --	----	ਮਾਇਆ ਮੋਹਿ ਬਹੁਤੁ ਦੁਖੁ ਪਾਈ ॥
منمُکھ اندّھے ٹھئُر ن پائی --	----	ਮਨਮੁਖ ਅੰਧੇ ਠਉਰ ਨ ਪਾਈ ॥
بِسٹا کا کیڑا بِسٹا ماہِ سمائی --1--	----	ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥
ہُکمُ[1] منّنے سو جنُ پروانٔ -- | [1]حُکمُ-	----	ਹੁਕਮੁ ਮੰਨੇ ਸੋ ਜਨੁ ਪਰਵਾਣੁ ॥
گُر کے سبدِ نامِ نیسانٔ[1] --1-- رہاءُ -- | [1]نیشانٔ-	----	ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥
ساچِ رتے جِنّہا دھُرِ لِکھِ پائِیا --	----	ਸਾਚਿ ਰਤੇ ਜਿਨ੍ਾ ਧੁਰਿ ਲਿਖਿ ਪਾਇਆ ॥
ہرِ کا نامُ سدا منِ بھائِیا --	----	ਹਰਿ ਕਾ ਨਾਮੁ ਸਦਾ ਮਨਿ ਭਾਇਆ ॥
ستِگُر کی بانٔی سدا سُکھُ ہوءِ --	----	ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥

جوتی جوتِ مِلائے سوءِ --2--	----	ਜੋਤੀ ਜੋਤਿ ਮਿਲਾਏ ਸੋਇ ॥੨॥
ایکُ نامُ تارے سنّسارُ --	----	ਏਕੁ ਨਾਮੁ ਤਾਰੇ ਸੰਸਾਰੁ ॥
گُر پرسادی نام پِیارُ --	----	ਗੁਰ ਪਰਸਾਦੀ ਨਾਮ ਪਿਆਰੁ ॥
بِنُ نامےَ مُکتِ کِنےَ ن پائی --	----	ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥
پُورے گُر تے نامُ ملےَ پائی --3--	----	ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥
سو بُوجھےَ جِسُ آپِ بُجھائے --	----	ਸੋ ਬੂਝੈ ਜਿਸੁ ਆਪਿ ਬੁਝਾਏ ॥
ستِگُر سیوا نامُ دِرڑّہائے --	----	ਸਤਿਗੁਰ ਸੇਵਾ ਨਾਮੁ ਦ੍ਰਿੜ੍ਹਾਏ ॥
جِن اِکُ جاتا سے جن پروانڑُ --	----	ਜਿਨ ਇਕੁ ਜਾਤਾ ਸੇ ਜਨ ਪਰਵਾਣੁ ॥
نانک نامِ رتے درِ نیسانڑُ[1] --4--10-- | [1]نِیشانڑُ-	----	ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥
بسنّتُ مہلا[1] 3 -- | [1]محلا-	----	ਬਸੰਤੁ ਮਹਲਾ ੩ ॥
کِرپا کرے ستِگُرو مِلائے --	----	ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
آپے آپِ وسےَ منِ آئے --	----	ਆਪੇ ਆਪਿ ਵਸੈ ਮਨਿ ਆਏ ॥
نِہچل متِ سدا من دھِیر --	----	ਨਿਹਚਲ ਮਤਿ ਸਦਾ ਮਨ ਧੀਰ ॥
ہرِ گُنڑ گاوےَ گُنڑی گہِیر --1--	----	ਹਰਿ ਗੁਣ ਗਾਵੈ ਗੁਣੀ ਗਹੀਰ ॥੧॥
نامہُ بھُولے مرہِ بِکھُ کھاءِ --	----	ਨਾਮਹੁ ਭੂਲੇ ਮਰਹਿ ਬਿਖੁ ਖਾਇ ॥
برِتھا جنمُ پھِرِ آوہِ جاءِ --1-- رہاءُ --	----	ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥
بہُ بھیکھ کرہِ منِ سانْتِ ن ہوءِ --	----	ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥
بہُ ابھِمانِ اپنڑی پتِ کھوءِ --	----	ਬਹੁ ਅਭਿਮਾਨਿ ਅਪਣੀ ਪਤਿ ਖੋਇ ॥

سے وڈبھاگی جِن سبدُ پچھاݨِیا --	----	ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥
باہرِ جادا گھر مہِ آݨِیا --2--	----	ਬਾਹਰਿ ਜਾਦਾ ਘਰ ਮਹਿ ਆਣਿਆ ॥੨॥
گھر مہِ وستُ اگم اپارا --	----	ਘਰ ਮਹਿ ਵਸਤੁ ਅਗਮ ਅਪਾਰਾ ॥
گُرمتِ کھوجہِ سبدِ بیچارا --	----	ਗੁਰਮਤਿ ਖੋਜਹਿ ਸਬਦਿ ਬੀਚਾਰਾ ॥
نامُ نو نِدھِ پائی گھر ہی ماہِ --	----	ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥
سدا رنّگِ راتے سچِ سماہِ --3--	----	ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥
آپِ کرے کِچھُ کرݨُ ن جاءِ --	----	ਆਪਿ ਕਰੇ ਕਿਛੁ ਕਰਣੁ ਨ ਜਾਇ ॥
آپے بھاوے لئے مِلاءِ --	----	ਆਪੇ ਭਾਵੈ ਲਏ ਮਿਲਾਇ ॥
تِس تے نیڑے ناہی کو دُورِ --	----	ਤਿਸ ਤੇ ਨੇੜੈ ਨਾਹੀ ਕੋ ਦੂਰਿ ॥
نانک نامِ رہِیا بھرپُورِ --4--11--	----	ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥
بسنّتُ مہلا[1] 3 -- | محلا[1]-	----	ਬਸੰਤੁ ਮਹਲਾ ੩ ॥
گُر سبدی ہرِ چیتِ سُبھاءِ --	----	ਗੁਰ ਸਬਦੀ ਹਰਿ ਚੇਤਿ ਸੁਭਾਇ ॥
رام نام رسِ رہے اگھاءِ --	----	ਰਾਮ ਨਾਮ ਰਸਿ ਰਹੈ ਅਘਾਇ ॥
کوٹ کوٹنّتر کے پاپ جلِ جاہِ --	----	ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥
جِیوت مرہِ ہرِ نامِ سماہِ --1--	----	ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥
ہرِ کی داتِ ہرِ جیءُ جاݨے --	----	ਹਰਿ ਕੀ ਦਾਤਿ ਹਰਿ ਜੀਉ ਜਾਣੈ ॥
گُر کے سبدِ اِہُ منُ مئُلیا ہرِ گُݨداتا نامُ وکھاݨے --1-- رہاءُ --	----	ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥
بھگوے ویسِ بھرّمِ مُکتِ ن ہوءِ --	----	ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥

بہُ سنّجمِ سانْتِ ن پاوےَ کوءِ --	----	ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥
گُرمتِ نامُ پراپتِ ہوءِ --	----	ਗੁਰਮਤਿ ਨਾਮੁ ਪਰਾਪਤਿ ਹੋਇ ॥
وڈبھاگی ہرِ پاوےَ سوءِ --2--	----	ਵਡਭਾਗੀ ਹਰਿ ਪਾਵੈ ਸੋਇ ॥੨॥
کلِ مہِ رام نامِ وڈِیائی --	----	ਕਲਿ ਮਹਿ ਰਾਮ ਨਾਮਿ ਵਡਿਆਈ ॥
گُر پُورے تے پائِیا جائی --	----	ਗੁਰ ਪੂਰੇ ਤੇ ਪਾਇਆ ਜਾਈ ॥
نامِ رتے سدا سُکھُ پائی --	Page# [1176]	ਨਾਮਿ ਰਤੇ ਸਦਾ ਸੁਖੁ ਪਾਈ ॥
بِنُ نامےَ ہئُمےَ جلِ جائی --3--	----	ਬਿਨੁ ਨਾਮੈ ਹਉਮੈ ਜਲਿ ਜਾਈ ॥੩॥
وڈبھاگی ہرِ نامُ بیِچارا --	----	ਵਡਭਾਗੀ ਹਰਿ ਨਾਮੁ ਬੀਚਾਰਾ ॥
چھُوٹےَ رام نامِ دُکھُ سارا --	----	ਛੂਟੈ ਰਾਮ ਨਾਮਿ ਦੁਖੁ ਸਾਰਾ ॥
ہِردےَ وسِیا سُ باہرِ پاسارا --	----	ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥
نانک جانےَ سبھُ اُپاوݨہارا --4--12--	----	ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥
محلا[1] | بسنّتُ مہلا[1] 3 اِک تُکے --	----	ਬਸੰਤੁ ਮਹਲਾ ੩ ਇਕ ਤੁਕੇ ॥
تیرا کیِیا کِرم جنّتُ --	----	ਤੇਰਾ ਕੀਆ ਕਿਰਮ ਜੰਤੁ ॥
دیہِ ت جاپِ آدِ منّتُ --1--	----	ਦੇਹਿ ਤ ਜਾਪੀ ਆਦਿ ਮੰਤੁ ॥੧॥
گُݨ آکھِ وِچاری میری ماءِ --	----	ਗੁਣ ਆਖਿ ਵੀਚਾਰੀ ਮੇਰੀ ਮਾਇ ॥
ہرِ جپِ ہرِ کےَ لگءُ پاءِ --1-- رہاءُ --	----	ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥
گُر پ٘رسادِ لاگے نام سُیادِ --	----	ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥
کاہے جنمُ گواوہُ ویَرِ وادِ --2--	----	ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥
گُرِ کِرپا کینّہی چُوکا ابھمانُ --	----	ਗੁਰਿ ਕਿਰਪਾ ਕੀਨ੍ਹੀ ਚੂਕਾ ਅਭਿਮਾਨੁ ॥

سہج بھاءِ پائِیا ہرِ نامُ --3--	----	ਸਹਜ ਭਾਇ ਪਾਇਆ ਹਰਿ ਨਾਮੁ ॥੩॥
اُوتمُ اُوچا سبد کامُ --	----	ਊਤਮੁ ਊਚਾ ਸਬਦ ਕਾਮੁ ॥
نانکُ وکھانڑَے ساچُ نامُ --13--1--4--	----	ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥
بسنّتُ مہلا[1] 3 -- | محلا[1]-	----	ਬਸੰਤੁ ਮਹਲਾ ੩ ॥
بنسپتِ مئُلی چڑِیا بسنّتُ --	----	ਬਨਸਪਤਿ ਮਉਲੀ ਚੜਿਆ ਬਸੰਤੁ ॥
اِہُ منُ مئُلِیا ستِگُرو سنّگِ --1--	----	ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥
تُمّہ ساچُ دھِیاوہُ مُگدھ منا --	----	ਤੁਮ੍ ਸਾਚੁ ਧਿਆਵਹੁ ਮੁਗਧ ਮਨਾ ॥
تاں سُکھُ پاوہُ میرے منا --1-- رہاءُ --	----	ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥
اِتُ منِ مئُلِئےَ بھِئِیا اننّدُ --	----	ਇਤੁ ਮਨਿ ਮਉਲਿਐ ਭਇਆ ਅਨੰਦੁ ॥
انمّرِت پھلُ پائِیا نامُ گوبِنّد --2--	----	ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥
ایکو ایکُ سبھُ آکھِ وکھانڑَے --	----	ਏਕੋ ਏਕੁ ਸਭੁ ਆਖਿ ਵਖਾਣੈ ॥
ہُکمُ[1] بُوجھےَ تاں ایکو جانڑَے --3-- | حُکمُ[1]-	----	ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥
کہت نانکُ ہئُمےَ کہےَ ن کوءِ --	----	ਕਹਤ ਨਾਨਕੁ ਹਉਮੈ ਕਹੈ ਨ ਕੋਇ ॥
آکھنڑُ ویکھنڑُ سبھُ ساہِب[1] تے ہوءِ --14--2--4-- | صاحِب[1]-	----	ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥
بسنّتُ مہلا[1] 3 -- | محلا[1]-	----	ਬਸੰਤੁ ਮਹਲਾ ੩ ॥
سبھِ جُگ تیرے کیتے ہوئے --	----	ਸਭਿ ਜੁਗ ਤੇਰੇ ਕੀਤੇ ਹੋਏ ॥
ستِگُرُ بھیٹےَ متِ بُدھِ ہوئے --1--	----	ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥

ہرِ جیءُ آپے لَیہُ مِلاءِ --	----	ਹਰਿ ਜੀਉ ਆਪੇ ਲੈਹੁ ਮਿਲਾਇ ॥
گُر کے سبدِ سچ نامِ سماءِ --1-- رہاءُ --	----	ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥
منِ بسنّتُ ہرے سبھِ لوءِ --	----	ਮਨਿ ਬਸੰਤੁ ਹਰੇ ਸਭਿ ਲੋਇ ॥
پھلہِ پھُلیئہِ رام نامِ سُکھُ ہوءِ --2--	----	ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥
سدا بسنّتُ گُر سبدُ وِیچارے --	----	ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥
رام نامُ راکھےَ اُر دھارے --3--	----	ਰਾਮ ਨਾਮੁ ਰਾਖੈ ਉਰ ਧਾਰੇ ॥੩॥
منِ بسنّتُ تنُ منُ ہریا ہوءِ --	----	ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥
نانکُ اِہُ تنُ برکھُ رام نامُ پھلُ پاۓ سوءِ --15--3--4--	----	ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥
بسنّتُ مہلا[1] 3 -- | [1]محلا-	----	ਬਸੰਤੁ ਮਹਲਾ ੩ ॥
تِنّہ بسنّتُ جو ہرِ گُݨ گاءِ --	----	ਤਿਨ੍ ਬਸੰਤੁ ਜੋ ਹਰਿ ਗੁਣ ਗਾਇ ॥
پُورےَ بھاگِ ہرِ بھگتِ کراءِ --1--	----	ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥
اِسُ من کءُ بسنّت کی لگےَ ن سوءِ --	----	ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥
اِہُ منُ جلیا دُوجےَ دوءِ --1-- رہاءُ --	----	ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥
اِہُ منُ دھنّدھے باندھا کرم کماءِ --	----	ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥
مائِیا مُوٹھا سدا بِللاءِ --2--	----	ਮਾਇਆ ਮੂਠਾ ਸਦਾ ਬਿਲਲਾਇ ॥੨॥

اِہُ من چھُوٹےَ جاں ستِگُرُ بھیٹےَ ـــ	----	ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥
جمکال کی پھِر آوےَ ن پھیٹےَ ــ3ــ	----	ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥
اِہُ منُ چھُوٹا گُرِ لِیا چھڈاءِ ـــ	----	ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥
نانک مائِیا موہُ سبدِ جلاءِ ــ16ــ4ــ4ــ	----	ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥
بسنّتُ مہلا[1] 3 ـــ | [1]محلا ـ	----	ਬਸੰਤੁ ਮਹਲਾ ੩ ॥
بسنّتُ چڑِیا پھُولی بنراءِ ـــ	----	ਬਸੰਤੁ ਚੜਿਆ ਫੂਲੀ ਬਨਰਾਇ ॥
ایہِ جیء جنّت پھُولہِ ہرِچتُ لاءِ ــ1ــ	----	ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥
اِن بِدھِ اِہُ منُ ہرِیا ہوءِ ـــ	----	ਇਨ ਬਿਧਿ ਇਹੁ ਮਨੁ ਹਰਿਆ ਹੋਇ ॥
ہرِ ہرِ نامُ جپےَ دِنُ راتی گُرمُکھِ ہئُمےَ کڈھےَ دھوءِ ــ1ــ رہاءُ ـــ	Page# [1177]	ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥
ستِگُر بانْی سبدُ سُنْاۓ ـــ	----	ਸਤਿਗੁਰ ਬਾਣੀ ਸਬਦੁ ਸੁਣਾਏ ॥
اِہُ جگُ ہرِیا ستِگُر بھاۓ ــ2ــ	----	ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥
پھل پھُول لاگے جاں آپے لاۓ ـــ	----	ਫਲ ਫੂਲ ਲਾਗੇ ਜਾਂ ਆਪੇ ਲਾਏ ॥
مُولِ لگےَ تاں ستِگُرُ پاۓ ــ3ــ	----	ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥
آپِ بسنّتُ جگتُ سبھُ واڑی ـــ	----	ਆਪਿ ਬਸੰਤੁ ਜਗਤੁ ਸਭੁ ਵਾੜੀ ॥
نانک پُورےَ بھاگِ بھگتِ نِرالی ــ17ــ5ــ4ــ	----	ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥
بسنّتُ ہِنّڈول مہلا[1] 3 گھرُ 2 | [1]محلا ـ	----	ਬਸੰਤੁ ਹਿੰਡੋਲ ਮਹਲਾ ੩ ਘਰੁ ੨

ੴ ستگر پرساد --	ੴ ਸਤਿਗੁਰ ਪ੍ਰਸਾਦਿ ॥
گر کی بانٗی وِٹہُ وارِیا بھائی گر سبد وِٹہُ بلِ جائی --	ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥
گُر سالاہی[1] سد اپنٗا بھائی گر چرنٗی چِتُ لائی --1-- | [1]سالاحی-	ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥
میرے من رام نامِ چِتُ لاءِ --	ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥
منُ تنُ تیرا ہرِیا ہووے اِکُ ہر ناما پھلُ پاءِ --1-- رہاءُ --	ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥
گُرِ راکھے سے اُبرے بھائی ہر رسُ انمرِتُ پیِیاءِ --	ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥
وِچہُ ہئُمے دُکھُ اُٹھ گئیا بھائی سُکھُ وُٹھا منِ آءِ --2--	ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥
دھرِ آپے جِنّہا نو بکھسِئونُ[1] بھائی سبدے لئِئنُ مِلاءِ -- | [1]بخشِئونُ-	ਧੁਰਿ ਆਪੇ ਜਿਨ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥
دھوڑ تِنّہا کی اَگھُلیِئے بھائی ستسنگت میل مِلاءِ --3--	ਧੂੜਿ ਤਿਨ੍ਹਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥
آپِ کرائے کرے آپ بھائی جِن ہرِیا کِیا سبھ کوءِ --	ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥

نانک مَن تَن سُکھُ سد وسےَ بھائی			ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ
سبدِ مِلاوا ہوءِ		----	ਸਬਦਿ ਮਿਲਾਵਾ ਹੋਇ
--30--18--12--18--1--4--			॥੪॥੧॥੧੮॥੧੨॥੧੮॥੩੦॥
راگُ بسنّتُ مہلا[1] 4 گھرُ 1 اِک تُکے	محلا[1]	----	ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ
ੴ ستِگُر پرسادِ --		----	ੴ ਸਤਿਗੁਰ ਪ੍ਰਸਾਦਿ ॥
جِءُ پسری سُورج کِرنْ جوتِ --		----	ਜਿਉ ਪਸਰੀ ਸੂਰਜ ਕਿਰਣਿ ਜੋਤਿ ॥
تِءُ گھٹِ گھٹِ رمئیا اوتِ پوتِ --1--		----	ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
ایکو ہرِ روِیا سَرب تھاءِ --		----	ਏਕੋ ਹਰਿ ਰਵਿਆ ਸ੍ਰਬ ਥਾਇ ॥
گُر سبدی مِلیئےَ میری ماءِ --1-- رہاءُ --		----	ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥
گھٹِ گھٹِ انترِ ایکو ہرِ سوءِ --		----	ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
گُرِ مِلےٗ اِکُ پرگٹُ ہوءِ --2--		----	ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
ایکو ایکُ رہیا بھرپُورِ --		----	ਏਕੋ ਏਕੁ ਰਹਿਆ ਭਰਪੂਰਿ ॥
ساکت نر لوبھی جانْہِ دُورِ --3--		----	ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
ایکو ایکُ ورتے ہرِ لوءِ --		----	ਏਕੋ ਏਕੁ ਵਰਤੈ ਹਰਿ ਲੋਇ ॥
نانک ہرِ ایکو[1] کرے سُ ہوءِ --4--1--	ایکو[1]	----	ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥
بسنّتُ مہلا[1] 4 --	محلا[1]	----	ਬਸੰਤੁ ਮਹਲਾ ੪ ॥
رَینْ دِنس دُءِ سدے[1] پۓ --	صدے[1]	----	ਰੈਣਿ ਦਿਨਸੁ ਦੁਇ ਸਦੇ ਪਏ ॥

من ہر سِمرہُ انّتِ سدا رکھِ لئے --1--	----	ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
ہر ہرِ چیتِ سدا من میرے --	----	ਹਰਿ ਹਰਿ ਚੇਤਿ ਸਦਾ ਮਨ ਮੇਰੇ ॥
سبھُ آلسُ دُوکھ بھنّجِ پّربھ پائِیا گُرمتِ گاوہُ گُݨ پّربھ کیرے --1-- رہاءُ --	----	ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
منمُکھ پھِرِ پھِرِ ہئُمےَ مُئے --	----	ਮਨਮੁਖ ਫਿਰਿ ਫਿਰਿ ਹਉਮੈ ਮੁਏ ॥
کالِ دَیتِ سنگھارے جم پُرِ گئے --2--	----	ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥
گُرمُکھِ ہرِ ہرِ ہرِ لِو لاگے --	Page# [1178]	ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥
جنم مرݨ دوئُو دُکھ بھاگے --3--	----	ਜਨਮ ਮਰਣ ਦੋਊ ਦੁਖ ਭਾਗੇ ॥੩॥
بھگت جنا کءُ ہرِ کِرپا دھاری --	----	ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥
گُر نانکُ تُٹھا مِلِیا بنواری --4--2--	----	ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥
بسنّتُ ہِنڈول مہلا[1] 4 گھرُ 2 | محلا[1]	----	ਬਸੰਤੁ ਹਿੰਡੋਲ ਮਹਲਾ ੪ ਘਰੁ ੨
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
رام نامُ رتن کوٹھڑی گڑ منّدرِ ایک لُکانی --	----	ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥
ستِگُرُ ملےَ ت کھوجیئےَ مِلِ جوتی جوتِ سمانی --1--	----	ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥
مادھو سادھو جن دیہ مِلاءِ --	----	ਮਾਧੋ ਸਾਧੂ ਜਨ ਦੇਹੁ ਮਿਲਾਇ ॥

دیکھت درسُ پاپ سبھِ ناسہِ پوِتّر پرم پدُ پاءِ --1-- رہاءُ --	----	ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥
پنّچ چور مِلِ لاگے نگرِیا رام نام دھنُ ہِریا --	----	ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥
گُرمتِ کھوج پرے تب پکرے دھنُ سابتُ راسِ اُبرِیا --2--	----	ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥
پاکھنّڈ بھرم اُپاو کرِ تھاکے رِد انترِ مائیا مائیا --	----	ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥
سادھو پُرکھُ پُرکھپتِ پائیا اگیان اندّھیرُ گوائیا --3--	----	ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥
جگنّناتھ جگدِیس گُسائی کرِ کِرپا سادھ مِلاوےَ --	----	ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥
نانک سانْتِ ہووےَ من انترِ نِت ہِردےَ ہرِ گُݨ گاوےَ --3--1--4--	----	ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥
بسنّتُ مہلا[1] 4 ہِنڈول -- | محلا[1]-	----	ਬਸੰਤੁ ਮਹਲਾ ੪ ਹਿੰਡੋਲ ॥
تُمّہ وڈ پُرکھ وڈ اگم گُسائی ہم کیِرے کِرم تُمنّچھے --	----	ਤੁਮ੍ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥

ہر دین دئیال کرہُ پرّبھ کرِپا گُر ستگُر چرنْ ہم بنچھے --1--	----	ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥
گوبِنّد جیءُ ستسنگتِ میلِ کرِ کرِپچھے --	----	ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥
جنم جنم کے کِلوِکھ ملُ بھریا مِلِ سنگّتِ کرِ پرّبھ ہنچھے --1-- رہاءُ --	----	ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥
تُمھرا جنُ جاتِ[1] اوِجاتا ہرِ جپِئوپتت پوِچھے -- | [1]ازاتِ-	----	ਤੁਮ੍ਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥
ہرِ کیئو سگل بھون تے اُوپرِ ہرِ سوبھا ہرِ پرّبھ دِنچھے --2--	----	ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥
جاتِ[1] اجاتِ[2] کوئی پرّبھ دھیاوے سبھِ پُورے مانس تِنچھے -- | [1]ازاتِ- [2]ازاتِ-	----	ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥
سے دھنِّ وڈّے وڈ پُورے ہرِ جن جِنّہ ہرِ دھارِئو ہرِ اُرچھے --3--	----	ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ ਹਰਿ ਧਾਰਿਓ ਹਰਿ ਉਰਛੇ ॥੩॥
ہم ڈھینڈھے ڈھیم بہُتُ اتِ بھاری ہرِ دھارِ کرِپا پرّبھ مِلچھے --	----	ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥
جن نانک گُرُ پائِیا ہرِ تُوٹھے ہم کیئےپتت پوِچھے --4--2--4--	----	ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥

بسنّتُ ہِنڈول مہلا[1] 4 -- | محلا[1]-	----	ਬਸੰਤੁ ਹਿੰਡੋਲ ਮਹਲਾ ੪ ॥
میرا اِکُ کھِنُ منُویا رہِ ن سکےَ نِت ہر ہر نام رس گیِدھے --	----	ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥
ج ءُ بارِکُ رسکِ پرِئو تھنِ ماتا تھنِ کاڈھے بِلل بِلیدھے --1--	----	ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥
گوبِنّد جی ءُ میرے من تن نام ہرِ بیِدھے --	----	ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥
وڈّے بھاگِ گُرُ ستگُرُ پائِیا وِچ کائِیا نگر ہرِ سیِدھے --1-- رہاءُ --	----	ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥
جن کے ساس ساس ہے جیتے ہرِ بِرہِ پرّبھو ہرِ بیِدھے --	----	ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥
ج ءُ جل کمل پرّیتِ اتِ بھاری بِنُ جل دیکھے سُکلیِدھے --2--	Page# [1179]	ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥
جن جپِئو نام نِرنّجن نرہرِ اُپدیِس گُرُو ہرِ پرّیدھے --	----	ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥
جنم جنم کی ہئُمے مل نِکسی ہرِ انّمرِت ہرِ جلِ نیدھے --3--	----	ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥
ہمرے کرم ن بچرہُ ٹھاکُر تُمہ پیَج رکھہُ اپنیدھے --	----	ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ ਪੈਜ ਰਖਹੁ ਅਪਨੀਧੇ ॥

ہرِ بھاوے سُنِ بنءُ بینتی
جن نانک سرنِ پویدھے
--5--3--4--

ਹਰਿ ਭਾਵੈ ਸੁਣਿ ਬਿਨਉ ਬੇਨਤੀ
ਜਨ ਨਾਨਕ ਸਰਣਿ ਪਵੀਧੇ ॥੪॥੩॥੫॥

بسنّتُ ہِنڈول مہلا[1] 4 -- | محلا[1]-

ਬਸੰਤੁ ਹਿੰਡੋਲ ਮਹਲਾ ੪ ॥

مَنُ کھِنُ کھِنُ بھرمِ بھرمِ بہُ دھاوے
تِلُ گھرِ نہی واسا پائیئے --

ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ
ਤਿਲੁ ਘਰਿ ਨਹੀ ਵਾਸਾ ਪਾਈਐ ॥

گُرِ انّکسُ سبدُ دارُو سِرِ دھارِئو
گھرِ مندرِ آنِ وسائیئے --1--

ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ
ਘਰਿ ਮੰਦਰਿ ਆਣਿ ਵਸਾਈਐ ॥੧॥

گوبِنّد جیءُ ستسنّگتِ میلِ ہرِ دھِیائیئے --

ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ
ਧਿਆਈਐ ॥

ہئُمےَ روگُ گئِیا سُکھُ پائِیا
ہرِ سہجِ سمادھِ لگائیئے --1-- رہاءُ --

ਹਉਮੈ ਰੋਗੁ ਗਇਆ ਸੁਖੁ ਪਾਇਆ
ਹਰਿ ਸਹਜਿ ਸਮਾਧਿ ਲਗਾਈਐ ॥੧॥
ਰਹਾਉ ॥

گھرِ رتن لال بہُ مانٹک لادے
مَنُ بھّرمِیا لہِ ن سکائیئے --

ਘਰਿ ਰਤਨ ਲਾਲ ਬਹੁ ਮਾਣਕ ਲਾਦੇ
ਮਨੁ ਭ੍ਰਮਿਆ ਲਹਿ ਨ ਸਕਾਈਐ ॥

جِءُ اوڈا کُوپُ گُہج کھِن کاڈھےَ
تِءُ ستِگُرِ وستُ لہائیئے --2--

ਜਿਉ ਓਡਾ ਕੂਪੁ ਗੁਹਜ ਖਿਨ ਕਾਢੈ
ਤਿਉ ਸਤਿਗੁਰਿ ਵਸਤੁ ਲਹਾਈਐ ॥੨॥

جِن اَیسا ستِگُرُ سادھُ ن پائِیا
تے دھّرگُ دھّرگُ نر جیوائیئے --

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ
ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥

جنمُ پدارتھُ پُنّن پھلُ پائِیا
کئُڈی بدلے جائیئے --3--

ਜਨਮੁ ਪਦਾਰਥੁ ਪੁੰਨਿ ਫਲੁ ਪਾਇਆ
ਕਉਡੀ ਬਦਲੈ ਜਾਈਐ ॥੩॥

مدھُسُودن ہرِ دھارِ پّربھ کِرپا کرِ کِرپا گُرُو مِلائیِۓَ ---	----	ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥
جن نانک نِرباݨ پدُ پائِیا مِلِ سادھُو ہرِ گُݨ گائیِۓَ --6--4--4--	----	ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥
بسنّتُ ہِنّڈول مہلا[1] 4 -- | [1]محلا-	----	ਬਸੰਤੁ ਹਿੰਡੋਲ ਮਹਲਾ ੪ ॥
آوݨ جاݨُ بھِئیا دُکھُ بِکھِیا دیہ منمُکھ سُنّجی سُنّجُ --	----	ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥
رام نامُ کھِنُ پلُ نہی چیتِیا جمِ پکرے کالِ سلُنّجُ --1--	----	ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੁੰਞੁ ॥੧॥
گوبِنّد جیءُ بِکھُ ہئُمےَ ممتا مُنّجُ --	----	ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥
ستسنّگتِ گُر کی ہرِپیاری مِلِ سنّگتِ ہرِ جسُ بھُنّجُ --1-- رہاءُ --	----	ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਜਸੁ ਭੁੰਞੁ ॥੧॥ ਰਹਾਉ ॥
ستسنّگتِ سادھ دئِیا کرِ میلہُ سرݨاگتِ سادھُو پنّجُ --	----	ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਞੁ ॥
ہم ڈُبدے پاتھر کاڈھِ لیہُ پّربھ تُمّہ دِین دئِیال دُکھ بھنّجُ --2--	----	ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮ੍ ਦੀਨ ਦਇਆਲ ਦੁਖ ਭੰਞੁ ॥੨॥
ہرِ اُستتِ دھارہُ رِد انّترِ سُیامی ستسنّگتِ مِلِ بُدھِ لنّجُ --	----	ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥

ہرِ نامےَ ہم پّرِیتِ لگانی ہم ہرِ وِٹہُ گھُمِ ونّجُ --3--	----	ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥੩॥
جن کے پُورِ منورتھ ہرِ پّربھ ہرِ نامُ دیوہُ ہرِ لنّجُ --	----	ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥
جن نانک منِ تنِ اندُ بھِئیا ہےَ گُرِ منّترُ دِیئو ہرِ بھنّجُ --4--5--7--12--18--7--37 --	----	ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥
بسنّتُ مہلا[1] 5 گھرُ 1 دُتُکے | [1]محلا-	----	ਬਸੰਤੁ ਮਹਲਾ ੫ ਘਰੁ ੧ ਦੁਤੁਕੇ
ੴ ستِگُر پّرسادِ --	Page# [1180]	ੴ ਸਤਿਗੁਰ ਪ੍ਰਸਾਦਿ ॥
گُرُ سیوءُ کرِ نمسکار --	----	ਗੁਰੁ ਸੇਵਉ ਕਰਿ ਨਮਸਕਾਰ ॥
آجُ ہمارےَ منّگلچار --	----	ਆਜੁ ਹਮਾਰੈ ਮੰਗਲਚਾਰ ॥
آجُ ہمارےَ مہا انّد --	----	ਆਜੁ ਹਮਾਰੈ ਮਹਾ ਅਨੰਦ ॥
چِنّت لتھی بھیٹے گوِبنّد --1--	----	ਚਿੰਤ ਲਥੀ ਭੇਟੇ ਗੋਬਿੰਦ ॥੧॥
آجُ ہمارےَ گّرِہِ بسنّت --	----	ਆਜੁ ਹਮਾਰੈ ਗ੍ਰਿਹਿ ਬਸੰਤ ॥
گُن گاۓ پّربھ تُمّہ بیئنّت --1-- رہاءُ --	----	ਗੁਨ ਗਾਏ ਪ੍ਰਭ ਤੁਮ੍ ਬੇਅੰਤ ॥੧॥ ਰਹਾਉ ॥
آجُ ہمارےَ بنے پھاگ --	----	ਆਜੁ ਹਮਾਰੈ ਬਨੇ ਫਾਗ ॥
پّربھ سنّگی مِلِ کھیلن لاگ --	----	ਪ੍ਰਭ ਸੰਗੀ ਮਿਲਿ ਖੇਲਨ ਲਾਗ ॥
ہولی کینی سنّت سیو --	----	ਹੋਲੀ ਕੀਨੀ ਸੰਤ ਸੇਵ ॥

رنّگُ لاگا اتِ لال دیو --2--	----	ਰੰਗੁ ਲਾਗਾ ਅਤਿ ਲਾਲ ਦੇਵ ॥੨॥
منُ تنُ مئُلِئو اتِ انُوپ --	----	ਮਨੁ ਤਨੁ ਮਉਲਿਓ ਅਤਿ ਅਨੂਪ ॥
سُوکےَ ناہی چھاو دھُوپ --	----	ਸੂਕੈ ਨਾਹੀ ਛਾਵ ਧੂਪ ॥
سگلی رُوتی ہرِیا ہوءِ --	----	ਸਗਲੀ ਰੂਤੀ ਹਰਿਆ ਹੋਇ ॥
سد بسنّت گُر ملے دیو --3--	----	ਸਦ ਬਸੰਤ ਗੁਰ ਮਿਲੇ ਦੇਵ ॥੩॥
بِرکھُ جمِئو ہےَ پارجات --	----	ਬਿਰਖੁ ਜਮਿਓ ਹੈ ਪਾਰਜਾਤ ॥
پھُول لگے پھل رتن بھانْتِ --	----	ਫੂਲ ਲਗੇ ਫਲ ਰਤਨ ਭਾਂਤਿ ॥
ترِّپتِ اگھانے ہرِ گُنھ گاءِ --	----	ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥
جن نانک ہرِ ہرِ ہرِ دھِیاءِ --4--1--	----	ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
ہٹوانڈی دھن مال ہاٹُ کِیتُ --	----	ਹਟਵਾਣੀ ਧਨ ਮਾਲ ਹਾਟੁ ਕੀਤੁ ॥
جُویاری جُوئے ماہِ چِیتُ --	----	ਜੂਆਰੀ ਜੂਏ ਮਾਹਿ ਚੀਤੁ ॥
املی جِیوےَ املُ کھاءِ --	----	ਅਮਲੀ ਜੀਵੈ ਅਮਲੁ ਖਾਇ ॥
تِءُ ہرِ جنُ جِیوےَ ہرِ دھِیاءِ --1--	----	ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥
اپنےَ رنّگِ سبھُ کو رچےَ --	----	ਅਪਨੈ ਰੰਗਿ ਸਭੁ ਕੋ ਰਚੈ ॥
جِتُ پ٘ربھِ لائِیا تِتُ تِتُ لگےَ --1-- رہاءُ --	----	ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥
میگھ سمےَ مور نِرتِکار --	----	ਮੇਘ ਸਮੈ ਮੋਰ ਨਿਰਤਿਕਾਰ ॥
چنّد دیکھِ بِگسہِ کئُلار --	----	ਚੰਦ ਦੇਖਿ ਬਿਗਸਹਿ ਕਉਲਾਰ ॥

ماتا بارِک دیکھِ اننّد --	----	ਮਾਤਾ ਬਾਰਿਕ ਦੇਖਿ ਅਨੰਦ ॥
تِءُ ہرِ جن جیوہِ جپ گوبِنّد --2--	----	ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥
سِنّگھ رُچے سد بھوجنُ ماس --	----	ਸਿੰਘ ਰੁਚੈ ਸਦ ਭੋਜਨੁ ਮਾਸ ॥
رنُ دیکھِ سُورے چِت اُلاس --	----	ਰਣੁ ਦੇਖਿ ਸੂਰੇ ਚਿਤ ਉਲਾਸ ॥
کِرپن کءُ اتِ دھن پِیارُ --	----	ਕਿਰਪਨ ਕਉ ਅਤਿ ਧਨ ਪਿਆਰੁ ॥
ہرِ جن کءُ ہرِ ہرِ آدھارُ --3--	----	ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥
سرب رنّگ اِک رنّگ ماہِ --	----	ਸਰਬ ਰੰਗ ਇਕ ਰੰਗ ਮਾਹਿ ॥
سرب سُکھا سُکھ ہرِ کے ناءِ --	----	ਸਰਬ ਸੁਖਾ ਸੁਖ ਹਰਿ ਕੈ ਨਾਇ ॥
تِسہِ پراپتِ اِہُ نِدھانُ --	----	ਤਿਸਹਿ ਪਰਾਪਤਿ ਇਹੁ ਨਿਧਾਨੁ ॥
نانک گُرُ جِسُ کرے دانُ --4--2--	----	ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
تِسُ بسنّتُ جِسُ پ٘ربھُ کِرپالُ --	----	ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥
تِسُ بسنّتُ جِسُ گُرُ دِئِیالُ --	----	ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥
منّگلُ تِس کے جِسُ ایکُ کامُ --	----	ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥
تِسُ سد بسنّتُ جِسُ رِدے نامُ --1--	----	ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥
گ٘رِہِ تا کے بسنّتُ گنی --	----	ਗ੍ਰਿਹਿ ਤਾ ਕੇ ਬਸੰਤੁ ਗਨੀ ॥
جا کے کیِرتنُ ہرِ دھُنی --1-- رہاءُ --	----	ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥
پ٘رِیتِ پارب٘رہم مئُلِ منا --	----	ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥
گِیانُ کمائیِئےَ پُوچھِ جناں --	----	ਗਿਆਨੁ ਕਮਾਈਐ ਪੂਛਿ ਜਨਾਂ ॥

سو تپسی جِسُ سادھسنّگُ --	----	ਸੋ ਤਪਸੀ ਜਿਸੁ ਸਾਧਸੰਗੁ ॥
سد دھِیانی جِسُ گُرہِ رنّگُ --2--	----	ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥
سے نِربھءُ جِنّہ بھءُ پئِیا --	----	ਸੇ ਨਿਰਭਉ ਜਿਨ੍ ਭਉ ਪਇਆ ॥
سو سُکھِیا جِسُ بھّرمُ گئِیا --	----	ਸੋ ਸੁਖੀਆ ਜਿਸੁ ਭ੍ਰਮੁ ਗਇਆ ॥
سو اِکانْتی جِسُ رِدا تھاءِ --	----	ਸੋ ਇਕਾਂਤੀ ਜਿਸੁ ਰਿਦਾ ਥਾਇ ॥
سوئی نِہچلُ ساچ ٹھاءِ --3--	----	ਸੋਈ ਨਿਹਚਲੁ ਸਾਚ ਠਾਇ ॥੩॥
ایکا کھوجے ایک پّرِیتِ --	----	ਏਕਾ ਖੋਜੈ ਏਕ ਪ੍ਰੀਤਿ ॥
درسن پرسن ہِیت چِیتِ --	----	ਦਰਸਨ ਪਰਸਨ ਹੀਤ ਚੀਤਿ ॥
ہرِ رنّگ رنّگا سہجِ ماݨُ --	----	ਹਰਿ ਰੰਗ ਰੰਗਾ ਸਹਜਿ ਮਾਣੁ ॥
نانک داس تِسُ جن کُرباݨُ[1] --4--3-- | [1]قُرباݨُ-	----	ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
جیء پّراݨ تُمّہ پِنّڈ دِینّہ --	Page# [1181]	ਜੀਅ ਪ੍ਰਾਣ ਤੁਮ੍ ਪਿੰਡ ਦੀਨ੍ ॥
مُگدھ سُنّدر دھارِ جوتِ کِینّہ --	----	ਮੁਗਧ ਸੁੰਦਰ ਧਾਰਿ ਜੋਤਿ ਕੀਨ੍ ॥
سبھِ جاچِک پّربھ تُمّہ دئِیال --	----	ਸਭਿ ਜਾਚਿਕ ਪ੍ਰਭ ਤੁਮ੍ ਦਇਆਲ ॥
نامُ جپت ہووت نِہال --1--	----	ਨਾਮੁ ਜਪਤ ਹੋਵਤ ਨਿਹਾਲ ॥੧॥
میرے پّرِیتم کارݨ کرݨ جوگ --	----	ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥
ہءُ پاوءُ تُم تے سگل تھوک --1-- رہاءُ --	----	ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥
نامُ جپت ہووت اُدھار --	----	ਨਾਮੁ ਜਪਤ ਹੋਵਤ ਉਧਾਰ ॥

نامُ جپت سُکھ سہج سار -- ---- ਨਾਮੁ ਜਪਤ ਸੁਖ ਸਹਜ ਸਾਰ ॥

نامُ جپت پتِ سوبھا ہوءِ -- ---- ਨਾਮੁ ਜਪਤ ਪਤਿ ਸੋਭਾ ਹੋਇ ॥

نامُ جپت بِگھنُ ناہی کوءِ --2-- ---- ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥

جا کارنڑِ اِہ دُلبھ دیہ -- ---- ਜਾ ਕਾਰਣਿ ਇਹ ਦੁਲਭ ਦੇਹ ॥

سو بولُ میرے پرّبھُو دیہِ -- ---- ਸੋ ਬੋਲੁ ਮੇਰੇ ਪ੍ਰਭੂ ਦੇਹਿ ॥

سادھسنّگتِ مہِ اِہُ بِسرّامُ -- ---- ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥

سدا رِدےَ جپی پرّبھ تیرو نامُ --3-- ---- ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥

تُجھ بِنُ دُوجا کوءِ ناہِ -- ---- ਤੁਝ ਬਿਨੁ ਦੂਜਾ ਕੋਇ ਨਾਹਿ ॥

سبھُ تیرو کھیلُ تُجھ مہِ سماہِ -- ---- ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥

جِءُ بھاوےَ تِءُ راکھِ لے -- ---- ਜਿਉ ਭਾਵੈ ਤਿਉ ਰਾਖਿ ਲੇ ॥

سُکھُ نانک پُورا گُرُ ملے --4--4-- ---- ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥

بسنّتُ مہلا[1] 5 -- | [1]محلا- ---- ਬਸੰਤੁ ਮਹਲਾ ੫ ॥

پرّبھ پرِّیتم میرےَ سنّگِ راءِ -- ---- ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥

جِسہِ دیکھِ ہءُ جِیوا ماءِ -- ---- ਜਿਸਹਿ ਦੇਖਿ ਹਉ ਜੀਵਾ ਮਾਇ ॥

جا کےَ سِمرنِ دُکھُ ن ہوءِ -- ---- ਜਾ ਕੈ ਸਿਮਰਨਿ ਦੁਖੁ ਨ ਹੋਇ ॥

کرِ دئِیا مِلاوہُ تِسہِ موہِ --1-- ---- ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥

میرے پرِّیتم پرّان ادھار من -- ---- ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥

جیءُ پرّان سبھُ تیرو دھن --1-- رہاءُ -- ---- ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥

جا کءُ کھوجہِ سُرِ نر دیو -- ---- ਜਾ ਕਉ ਖੋਜਹਿ ਸੁਰਿ ਨਰ ਦੇਵ ॥

مُنِ جن سیکھ ن لہہِ بھیو --	----	ਮੁਨਿ ਜਨ ਸੇਖ ਨ ਲਹਹਿ ਭੇਵ ॥
جا کی گتِ مِتِ کہی ن جاءِ --	----	ਜਾ ਕੀ ਗਤਿ ਮਿਤਿ ਕਹੀ ਨ ਜਾਇ ॥
گھٹِ گھٹِ گھٹِ گھٹِ رہِیا سماءِ --2--	----	ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥
جا کے بھگت آننّد مےَ --	----	ਜਾ ਕੇ ਭਗਤ ਆਨੰਦ ਮੈ ॥
جا کے بھگت کءُ ناہی کھےَ --	----	ਜਾ ਕੇ ਭਗਤ ਕਉ ਨਾਹੀ ਖੈ ॥
جا کے بھگت کءُ ناہی بھےَ --	----	ਜਾ ਕੇ ਭਗਤ ਕਉ ਨਾਹੀ ਭੈ ॥
جا کے بھگت کءُ سدا جےَ --3--	----	ਜਾ ਕੇ ਭਗਤ ਕਉ ਸਦਾ ਜੈ ॥੩॥
کئُنُ اُپما تیری کہی جاءِ --	----	ਕਉਨੁ ਉਪਮਾ ਤੇਰੀ ਕਹੀ ਜਾਇ ॥
سُکھداتا پ٘ربھُ رہِئو سماءِ --	----	ਸੁਖਦਾਤਾ ਪ੍ਰਭੁ ਰਹਿਓ ਸਮਾਇ ॥
نانک جاچےَ ایکُ دانُ --	----	ਨਾਨਕ ਜਾਚੈ ਏਕੁ ਦਾਨੁ ॥
کرِ کرِپا موہِ دیہُ نامُ --4--5--	----	ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥
بسنّتُ مہلا[1] 5 -- | محلا[1]-	----	ਬਸੰਤੁ ਮਹਲਾ ੫ ॥
مِلِ پانْی جِءُ ہرے بوُٹ --	----	ਮਿਲਿ ਪਾਣੀ ਜਿਉ ਹਰੇ ਬੂਟ ॥
سادھسنّگتِ تِءُ ہئُمےَ چھوُٹ --	----	ਸਾਧਸੰਗਤਿ ਤਿਉ ਹਉਮੈ ਛੂਟ ॥
جیَسی داسے دھیِر میِر --	----	ਜੈਸੀ ਦਾਸੇ ਧੀਰ ਮੀਰ ॥
تیَسے اُدھارن گرہ پیِر --1--	----	ਤੈਸੇ ਉਧਾਰਨ ਗੁਰਹ ਪੀਰ ॥੧॥
تُم داتے پ٘ربھ دینہار --	----	ਤੁਮ ਦਾਤੇ ਪ੍ਰਭ ਦੇਨਹਾਰ ॥
نِمکھ نِمکھ تِسُ نمسکار --1-- رہاءُ --	----	ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥
جِسہِ پراپتِ سادھسنّگُ --	----	ਜਿਸਹਿ ਪਰਾਪਤਿ ਸਾਧਸੰਗੁ ॥

تِس جن لاگا پاربّرہم رنگُ --	----	ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥
تے بنّدھن تے بھئے مُکتِ --	----	ਤੇ ਬੰਧਨ ਤੇ ਭਏ ਮੁਕਤਿ ॥
بھگت ارادھہِ جوگ جُگتِ --2--	----	ਭਗਤ ਅਰਾਧਹਿ ਜੋਗ ਜੁਗਤਿ ॥੨॥
نیتّر سنّتوکھے درسُ پیکھِ --	----	ਨੇਤ੍ਰ ਸੰਤੋਖੇ ਦਰਸੁ ਪੇਖਿ ॥
رسنا گاۓ گُنڑ انیک --	----	ਰਸਨਾ ਗਾਏ ਗੁਣ ਅਨੇਕ ॥
ترِسنا بُوجھی گر پرّسادِ --	----	ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥
منُ آگھانا ہرِ رسہِ سُیادِ --3--	----	ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥
سیوکُ لاگو چرنڑ سیو --	----	ਸੇਵਕੁ ਲਾਗੋ ਚਰਣ ਸੇਵ ॥
آدِ پُرکھ اپرنّپر دیو --	----	ਆਦਿ ਪੁਰਖ ਅਪਰੰਪਰ ਦੇਵ ॥
سگل اُدھارنڑ تیرو نامُ --	----	ਸਗਲ ਉਧਾਰਣ ਤੇਰੋ ਨਾਮੁ ॥
نانک پائِئو اِہُ ندھانُ --4--6--	----	ਨਾਨਕ ਪਾਇਓ ਇਹੁ ਨਿਧਾਨੁ ॥੪॥੬॥
بسنّتُ مہلا[1] 5 -- | محلا[1]	----	ਬਸੰਤੁ ਮਹਲਾ ੫ ॥
تُم بڈ داتے دے رہے --	----	ਤੁਮ ਬਡ ਦਾਤੇ ਦੇ ਰਹੇ ॥
جیء پرّانڑ مہِ روِ رہے --	----	ਜੀਅ ਪ੍ਰਾਣ ਮਹਿ ਰਵਿ ਰਹੇ ॥
دِنے سگلے بھوجن کھان --	----	ਦੀਨੇ ਸਗਲੇ ਭੋਜਨ ਖਾਨ ॥
موہِ نِرگُن اِکُ گُنُ ن جان --1--	----	ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥
ہءُ کچھُو ن جانءُ تیری سار --	----	ਹਉ ਕਛੂ ਨ ਜਾਨਉ ਤੇਰੀ ਸਾਰ ॥
تُو کرِ گتِ میری پربھ دئِیار --1-- رہاءُ --	----	ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥

جاپ ن تاپ ن کرم کِیتِ --	Page# [1182]	ਜਾਪ ਨ ਤਾਪ ਨ ਕਰਮ ਕੀਤਿ ॥
آوے ناہی کچھُو رِیتِ --	----	ਆਵੈ ਨਾਹੀ ਕਛੂ ਰੀਤਿ ॥
من مہِ راکھءُ آس ایک --	----	ਮਨ ਮਹਿ ਰਾਖਉ ਆਸ ਏਕ ॥
نام تیرے کی ترءُ ٹیک --2--	----	ਨਾਮ ਤੇਰੇ ਕੀ ਤਰਉ ਟੇਕ ॥੨॥
سرب کلا پّربھ تُمّہ پّربین --	----	ਸਰਬ ਕਲਾ ਪ੍ਰਭ ਤੁਮ੍ ਪ੍ਰਬੀਨ ॥
انّتُ ن پاوہِ جلہِ مِین --	----	ਅੰਤੁ ਨ ਪਾਵਹਿ ਜਲਹਿ ਮੀਨ ॥
اگم اگم اُوچہ تے اُوچ --	----	ਅਗਮ ਅਗਮ ਊਚਹ ਤੇ ਊਚ ॥
ہم تھورے تُم بہُت مُوچ --3--	----	ਹਮ ਥੋਰੇ ਤੁਮ ਬਹੁਤ ਮੂਚ ॥੩॥
جِن تُو دھِیائِیا سے گنی --	----	ਜਿਨ ਤੂ ਧਿਆਇਆ ਸੇ ਗਨੀ ॥
جِن تُو پائِیا سے دھنی --	----	ਜਿਨ ਤੂ ਪਾਇਆ ਸੇ ਧਨੀ ॥
جِن تُو سیوِیا سُکھی سے --	----	ਜਿਨਿ ਤੂ ਸੇਵਿਆ ਸੁਖੀ ਸੇ ॥
سنّت سرنِ نانک پرے --4--7--	----	ਸੰਤ ਸਰਣਿ ਨਾਨਕ ਪਰੇ ॥੪॥੭॥
بسنّتُ مہلا[1] 5 -- | محلا[1]	----	ਬਸੰਤੁ ਮਹਲਾ ੫ ॥
تِسُ تُو سیوِ جِنِ تُو کِیا --	----	ਤਿਸੁ ਤੂ ਸੇਵਿ ਜਿਨਿ ਤੂ ਕੀਆ ॥
تِسُ ارادھِ جِنِ جیءُ دِییا --	----	ਤਿਸੁ ਅਰਾਧਿ ਜਿਨਿ ਜੀਉ ਦੀਆ ॥
تِس کا چاکرُ ہوہِ پھِرِ ڈانُ ن لاگے --	----	ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥
تِس کی کرِ پوتداری پھِرِ دُوکھُ ن لاگے --1--	----	ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥

ایوڈ بھاگ ہوۓِ جِسُ پرّانٔی --	----	ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥
سو پاۓ اِہُ پدُ نِربانٔی --1-- رہاءُ --	----	ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥
دُوجی سیوا جِیونُ بِرتھا --	----	ਦੂਜੀ ਸੇਵਾ ਜੀਵਨੁ ਬਿਰਥਾ ॥
کچھُو ن ہوئی ہےَ پُورن ارتھا --	----	ਕਛੂ ਨ ਹੋਈ ਹੈ ਪੂਰਨ ਅਰਥਾ ॥
مانٔس سیوا کھری دُہیلی --	----	ਮਾਣਸ ਸੇਵਾ ਖਰੀ ਦੁਹੇਲੀ ॥
سادھ کی سیوا سدا سُہیلی --2--	----	ਸਾਧ ਕੀ ਸੇਵਾ ਸਦਾ ਸੁਹੇਲੀ ॥੨॥
جے لوڑہِ سدا سُکھُ بھائی --	----	ਜੇ ਲੋੜਹਿ ਸਦਾ ਸੁਖੁ ਭਾਈ ॥
سادھُو سنّگتِ گُرہِ بتائی --	----	ਸਾਧੂ ਸੰਗਤਿ ਗੁਰਹਿ ਬਤਾਈ ॥
اُوہا جپِۓَ کیول نام --	----	ਊਹਾ ਜਪੀਐ ਕੇਵਲ ਨਾਮ ॥
سادھُو سنّگتِ پارگرام --3--	----	ਸਾਧੂ ਸੰਗਤਿ ਪਾਰਗਰਾਮ ॥੩॥
سگل تت مہِ تتُ گِیانُ --	----	ਸਗਲ ਤਤ ਮਹਿ ਤਤੁ ਗਿਆਨੁ ॥
سرب دھِیان مہِ ایکُ دھِیانُ --	----	ਸਰਬ ਧਿਆਨ ਮਹਿ ਏਕੁ ਧਿਆਨੁ ॥
ہرِ کیِرتن مہِ اُوتم دھُنا --	----	ਹਰਿ ਕੀਰਤਨ ਮਹਿ ਊਤਮ ਧੁਨਾ ॥
نانک گُر مِلِ گاءِ گُنا --4--8--	----	ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
جِسُ بولت مُکھُ پوِتُ ہوءِ --	----	ਜਿਸੁ ਬੋਲਤ ਮੁਖੁ ਪਵਿਤੁ ਹੋਇ ॥
جِسُ سِمرت نِرمل ہےَ سوءِ --	----	ਜਿਸੁ ਸਿਮਰਤ ਨਿਰਮਲ ਹੈ ਸੋਇ ॥
جِسُارادھے جمُ کچھُ ن کہےَ --	----	ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
جِس کی سیوا سبھُ کچھُ لہےَ --1--	----	ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥

ਰਾਮ ਰਾਮ 'ਬੋਲਿ' ਰਾਮ ਰਾਮ ॥	----	رام رام بوِلِ رام رام --
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥	----	تِیاگہُ من کے سگل کام --1-- رہاۓ --
ਜਿਸ ਕੇ ਧਾਰੇ ਧਰਣਿ ਅਕਾਸੁ ॥	----	جِس کے دھارے دھرݨِ اکاسُ --
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥	----	گھٹِ گھٹِ جِس کا ہےَ پّرگاسُ --
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥	----	جِسُ سِمرت پتِت پُنیت ہوءِ --
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥	----	انّت کالِ پھِرِ پھِرِ ن روءِ --2--
ਸਗਲ ਧਰਮ ਮਹਿ ਊਤਮ ਧਰਮ ॥	----	سگل دھرم مہِ اُوتم دھرم --
ਕਰਮ ਕਰਤੂਤਿ ਕੈ ਊਪਰਿ ਕਰਮ ॥	----	کرم کرتُوتِ کےَ اُوپرِ کرم --
ਜਿਸ ਕਉ ਚਾਹਹਿ ਸੁਰਿ ਨਰ ਦੇਵ ॥	----	جِس کءُ چاہہِ سُرِ نر دیو --
ਸੰਤ ਸਭਾ ਕੀ ਲਗਹੁ ਸੇਵ ॥੩॥	----	سنّت سبھا کی لگہُ سیو --3--
ਆਦਿ ਪੁਰਖਿ ਜਿਸੁ ਕੀਆ ਦਾਨੁ ॥	----	آدِ پُرکھِ جِسُ کِیا دانُ --
ਤਿਸ ਕਉ ਮਿਲਿਆ ਹਰਿ ਨਿਧਾਨੁ ॥	----	تِس کءُ مِلیا ہرِ نِدھانُ --
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥	----	تِس کی گتِ مِتِ کہی ن جاءِ --
ਨਾਨਕ ਜਨ ਹਰਿ ਹਰਿ ਧਿਆਇ ॥੪॥੯॥	----	نانک جن ہرِ ہرِ دھِیاءِ --4--9--
ਬਸੰਤੁ ਮਹਲਾ ੫ ॥	----	بسنّتُ مہلا[1] 5 -- | محلا[1]
ਮਨ ਤਨ ਭੀਤਰਿ ਲਾਗੀ ਪਿਆਸ ॥	----	من تن بھِیترِ لاگی پِیاس --
ਗੁਰਿ ਦਇਆਲਿ ਪੂਰੀ ਮੇਰੀ ਆਸ ॥	----	گُرِ دئِیالِ پُوری میری آس --
ਕਿਲਵਿਖ ਕਾਟੇ ਸਾਧਸੰਗਿ ॥	----	کِلوِکھ کاٹے سادھسنّگِ --
ਨਾਮੁ ਜਪਿਓ ਹਰਿ ਨਾਮ ਰੰਗਿ ॥੧॥	----	نامُ جپِئو ہرِ نام رنّگِ --1--

گُر پرسادِ بسنّتُ بنا -- ---- ਗੁਰ ਪਰਸਾਦਿ ਬਸੰਤੁ ਬਨਾ ॥

چرن کمل ہِردےَ اُرِ دھارے
سدا سدا ہرِ جسُ سُنا --1-- رہاۓ -- ---- ਚਰਨ ਕਮਲ ਹਿਰਦੈ ਉਰਿ ਧਾਰੇ
ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

سمرتھ سُیامی کارنْ کرنْ -- ---- ਸਮਰਥ ਸੁਆਮੀ ਕਾਰਣ ਕਰਣ ॥

موہِ اناتھ پرّبھ تیری سرنْ -- Page# [1183] ਮੋਹਿ ਅਨਾਥ ਪ੍ਰਭ ਤੇਰੀ ਸਰਣ ॥

جیء جنّت تیرے آدھارِ -- ---- ਜੀਅ ਜੰਤ ਤੇਰੇ ਆਧਾਰਿ ॥

کرِ کِرپا پرّبھ لیہِ نِستارِ --2-- ---- ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥

بھو کھنّڈن دُکھ ناس دیو -- ---- ਭਵ ਖੰਡਨ ਦੁਖ ਨਾਸ ਦੇਵ ॥

سُرِ نر مُنِ جن تا کی سیو -- ---- ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥

دھرنِْ اکاسُ جا کی کلا ماہِ -- ---- ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥

تیرا دِییا سبھِ جنّت کھاہِ --3-- ---- ਤੇਰਾ ਦੀਆ ਸਭਿ ਜੰਤ ਖਾਹਿ ॥੩॥

انّترجامی پرّبھ دئِیال -- ---- ਅੰਤਰਜਾਮੀ ਪ੍ਰਭ ਦਇਆਲ ॥

اپنڑے داس کءُ ندرِ نِہالِ -- ---- ਅਪਣੇ ਦਾਸ ਕਉ ਨਦਰਿ ਨਿਹਾਲਿ ॥

کرِ کِرپا موہِ دیہُ دانُ -- ---- ਕਰਿ ਕਿਰਪਾ ਮੋਹਿ ਦੇਹੁ ਦਾਨੁ ॥

جپِ جِیوےَ نانکُ تیرو نامُ --4--10-- ---- ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥

بسنّتُ مہلا[1] 5 -- ¦ [1]محلا- ---- ਬਸੰਤੁ ਮਹਲਾ ੫ ॥

رام رنّگِ سبھ گئے پاپ -- ---- ਰਾਮ ਰੰਗਿ ਸਭ ਗਏ ਪਾਪ ॥

رام جپت کچھُ نہی سنّتاپ -- ---- ਰਾਮ ਜਪਤ ਕਛੁ ਨਹੀ ਸੰਤਾਪ ॥

گوبِنّد جپت سبھِ مٹے انّدھیر -- ---- ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥

ہرِ سِمرت کچھُ ناہِ پھیر ۔۔1۔۔	----	ਹਰਿ ਸਿਮਰਤ ਕਛੁ ਨਾਹਿ ਫੇਰ ॥੧॥
بسنّتُ ہمارے رام رنّگُ ۔۔	----	ਬਸੰਤੁ ਹਮਾਰੈ ਰਾਮ ਰੰਗੁ ॥
سنّت جنا سِءُ سدا سنّگُ ۔۔1۔۔ رہاءُ ۔۔	----	ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥
سنّت جنی کِیا اُپدیسُ ۔۔	----	ਸੰਤ ਜਨੀ ਕੀਆ ਉਪਦੇਸੁ ॥
جہ گوبِنّد بھگتُ سو دھنّنِ دیسُ ۔۔	----	ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥
ہرِ بھگتِہین اُدِیان تھانُ ۔۔	----	ਹਰਿ ਭਗਤਿਹੀਨ ਉਦਿਆਨ ਥਾਨੁ ॥
گُر پّرسادِ گھٹِ گھٹِ پچھانُ ۔۔2۔۔	----	ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥
ہرِ کیِرتن رس بھوگ رنّگُ ۔۔	----	ਹਰਿ ਕੀਰਤਨ ਰਸ ਭੋਗ ਰੰਗੁ ॥
من پاپ کرت تُو سدا سنّگُ ۔۔	----	ਮਨ ਪਾਪ ਕਰਤ ਤੂ ਸਦਾ ਸੰਗੁ ॥
نِکٹِ پیکھُ پّربھُ کرݨہار ۔۔	----	ਨਿਕਟਿ ਪੇਖੁ ਪ੍ਰਭੁ ਕਰਣਹਾਰ ॥
اِیت اُوت پّربھ کارج سار ۔۔3۔۔	----	ਈਤ ਊਤ ਪ੍ਰਭ ਕਾਰਜ ਸਾਰ ॥੩॥
چرن کمل سِءُ لگو دھِیانُ ۔۔	----	ਚਰਨ ਕਮਲ ਸਿਉ ਲਗੋ ਧਿਆਨੁ ॥
کرِ کِرپا پّربھِ کینو دانُ ۔۔	----	ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥
تیرِیا سنّت جنا کی باچھءُ دھُورِ ۔۔	----	ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥
جپِ نانک سُیامی سد ہجُورِ[1] ۔۔4۔۔11۔۔ | [1]حضُورِ۔	----	ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥
بسنّتُ مہلا[1] 5 ۔۔ | [1]محلا۔	----	ਬਸੰਤੁ ਮਹਲਾ ੫ ॥
سچُ پرمیسرُ نِت نوا ۔۔	----	ਸਚੁ ਪਰਮੇਸਰੁ ਨਿਤ ਨਵਾ ॥

گُر کِرپا تے نِت چوا --	----	ਗੁਰ ਕਿਰਪਾ ਤੇ ਨਿਤ ਚਵਾ ॥
پّربھ رکھوالے مائی باپ --	----	ਪ੍ਰਭ ਰਖਵਾਲੇ ਮਾਈ ਬਾਪ ॥
جا کےَ سِمرنِڑ نہی سنّتاپ --1--	----	ਜਾ ਕੈ ਸਿਮਰਣਿ ਨਹੀ ਸੰਤਾਪ ॥੧॥
کھسمُ[1] دھِیائی اِک منِ اِک بھاءِ -- | [1] خصمُ-	----	ਖਸਮੁ ਧਿਆਈ ਇਕ ਮਨਿ ਇਕ ਭਾਇ ॥
گُر پُورے کی سدا سرنڑائی ساچےَ ساہِبِ[1] رکھِیا کنّٹھِ لاءِ --1-- رہاءُ -- | [1] صاحِبِ-	----	ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥
اپنڑے جن پّربھِ آپ رکھے --	----	ਅਪਣੇ ਜਨ ਪ੍ਰਭਿ ਆਪਿ ਰਖੇ ॥
دُسٹ دُوت سبھِ بھّرمِ تھکے --	----	ਦੁਸਟ ਦੂਤ ਸਭਿ ਭ੍ਰਮਿ ਥਕੇ ॥
بِنُ گُر ساچے نہی جاءِ --	----	ਬਿਨੁ ਗੁਰ ਸਾਚੇ ਨਹੀ ਜਾਇ ॥
دُکھُ دیس دِسنّترِ رہے دھاءِ --2--	----	ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥
کِرتُ اونّہا کا مِٹّسِ ناہِ --	----	ਕਿਰਤੁ ਓਨ੍ਹਾ ਕਾ ਮਿਟਸਿ ਨਾਹਿ ॥
اوءِ اپنڑا بیِجِیا آپ کھاہِ --	----	ਓਇ ਅਪਣਾ ਬੀਜਿਆ ਆਪਿ ਖਾਹਿ ॥
جن کا رکھوالا آپ سوءِ --	----	ਜਨ ਕਾ ਰਖਵਾਲਾ ਆਪਿ ਸੋਇ ॥
جن کءُ پہُچِ ن سکسِ کوءِ --3--	----	ਜਨ ਕਉ ਪਹੁਚਿ ਨ ਸਕਸਿ ਕੋਇ ॥੩॥
پّربھِ داس رکھے کرِ جتنُ آپ --	----	ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥
اکھنّڈ پُورن جا کو پّرتاپُ --	----	ਅਖੰਡ ਪੂਰਨ ਜਾ ਕੋ ਪ੍ਰਤਾਪੁ ॥
گُنڑ گوبِنّد نِت رسن گاءِ --	----	ਗੁਣ ਗੋਬਿੰਦ ਨਿਤ ਰਸਨ ਗਾਇ ॥

نانکُ جیوے ہرِ چرنْ دھیاءِ --4--12--	----	ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥
بسنّتُ مہلا[1] 5 -- | محلا[1]-	----	ਬਸੰਤੁ ਮਹਲਾ ੫ ॥
گُر چرنْ سریوت دُکھُ گِئیا --	----	ਗੁਰ ਚਰਣ ਸਰੇਵਤ ਦੁਖੁ ਗਇਆ ॥
پاربّرہمِ پرّبھِ کری مِئیا --	----	ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥
سرب منورتھ پُورن کام --	----	ਸਰਬ ਮਨੋਰਥ ਪੂਰਨ ਕਾਮ ॥
جپ جِیوے نانکُ رام نام --1--	----	ਜਪਿ ਜੀਵੈ ਨਾਨਕੁ ਰਾਮ ਨਾਮ ॥੧॥
سا رُتِ سُہاوی جِتُ ہرِ چِتِ آوے --	----	ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥
بِنُ ستِگُر دِسے بِللانْتی ساکتُ پھِر پھِر آوے جاوے --1-- رہاءُ --	----	ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥
سے دھنونّت جِن ہرِ پرّبھُ راسِ --	----	ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥
کام کرودھ گُر سبدِ ناسِ --	Page# [1184]	ਕਾਮ ਕ੍ਰੋਧ ਗੁਰ ਸਬਦਿ ਨਾਸਿ ॥
بھَے بِنسے نِربھَے پدُ پائِیا --	----	ਭੈ ਬਿਨਸੇ ਨਿਰਭੈ ਪਦੁ ਪਾਇਆ ॥
گُر مِل نانکِ کھسمُ[1] دھِیائِیا --2-- | خصم[1]-	----	ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥
سادھسنّگتِ پرّبھِ کِیئو نِواس --	----	ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥
ہرِ جپ جپ ہوئی پُورن آس --	----	ਹਰਿ ਜਪਿ ਜਪਿ ਹੋਈ ਪੂਰਨ ਆਸ ॥
جلِ تھلِ مہِیئلِ روِ رہِیا --	----	ਜਲਿ ਥਲਿ ਮਹੀਅਲਿ ਰਵਿ ਰਹਿਆ ॥
گُر مِل نانکِ ہرِ ہرِ کہِیا --3--	----	ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥

اسٹ سِدھِ نو ندھِ ایہ --	----	ਅਸਟ ਸਿਧਿ ਨਵ ਨਿਧਿ ਏਹ ॥
کرمِ پراپتِ جِسُ نامُ دیہ --	----	ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥
پ٘ربھ جپ جپِ جیوہِ تیرے داس --	----	ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥
گُر مِلِ نانک کمل پ٘رگاس --4--13--	----	ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥
بسنّتُ مہلا1 5 گھرُ 1 اِک تُکے | محلا1	----	ਬਸੰਤੁ ਮਹਲਾ ੫ ਘਰੁ ੧ ਇਕ ਤੁਕੇ
ੴ سِتگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سگل اِچھا جپ پُنّیا --	----	ਸਗਲ ਇਛਾ ਜਪਿ ਪੁੰਨੀਆ ॥
پ٘ربھ میلے چِری وِچھُنّیا --1--	----	ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥
تُم روہُ گوبِندے رونْ جوگُ --	----	ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥
جِتُ روِۓ سُکھ سہج بھوگُ --1-- رہاءُ --	----	ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥
کرِ کرِپا ندرِ نہالیا --	----	ਕਰਿ ਕਿਰਪਾ ਨਦਰਿ ਨਿਹਾਲਿਆ ॥
اپٹا داسُ آپ سمہالیا --2--	----	ਅਪਣਾ ਦਾਸੁ ਆਪਿ ਸਮ੍ਹਾਲਿਆ ॥੨॥
سیج سُہاوی رس بنی --	----	ਸੇਜ ਸੁਹਾਵੀ ਰਸਿ ਬਨੀ ॥
آءِ ملے پ٘ربھ سُکھ دھنی --3--	----	ਆਇ ਮਿਲੇ ਪ੍ਰਭ ਸੁਖ ਧਨੀ ॥੩॥
میرا گُنُ اوگُنُ ن بیچارِیا --	----	ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥
پ٘ربھ نانک چرنْ پُوجارِیا --4--1--14--	----	ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥
بسنّتُ مہلا1 5 -- | محلا1	----	ਬਸੰਤੁ ਮਹਲਾ ੫ ॥

کِلبِکھ بنسے گاءِ گُنا --		ਕਿਲਬਿਖ ਬਿਨਸੇ ਗਾਇ ਗੁਨਾ ॥
اندِن اُپجی سہج دھُنا --1--		ਅਨਦਿਨ ਉਪਜੀ ਸਹਜ ਧੁਨਾ ॥੧॥
مَنُ مئُلِئو ہرِ چرن سنّگِ --		ਮਨੁ ਮਉਲਿਓ ਹਰਿ ਚਰਨ ਸੰਗਿ ॥
کرِ کرِپا سادھُو جن بھیٹے نِت راتَو ہرِ نام رنّگِ --1-- رہاءُ --		ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥
کرِ کرِپا پرگٹے گوپال[1] --	[1]گوپال-	ਕਰਿ ਕਿਰਪਾ ਪ੍ਰਗਟੇ ਗੋੁਪਾਲ ॥
لڑِ لاءِ اُدھارے دِین دئیال --2--		ਲੜਿ ਲਾਇ ਉਧਾਰੇ ਦੀਨ ਦਇਆਲ ॥੨॥
اِہُ مَنُ ہویا سادھ دھُورِ --		ਇਹੁ ਮਨੁ ਹੋਆ ਸਾਧ ਧੂਰਿ ॥
نِت دیکھے سُیامی ہجُورِ[1] --3--	[1]حضُورِ-	ਨਿਤ ਦੇਖੈ ਸੁਆਮੀ ਹਜੂਰਿ ॥੩॥
کام کرودھ ترِسنا گئی --		ਕਾਮ ਕ੍ਰੋਧ ਤ੍ਰਿਸਨਾ ਗਈ ॥
نانک پربھ کرِپا بھئی --4--2--15--		ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥
بسنّتُ مہلا[1] 5 --	[1]محلا-	ਬਸੰਤੁ ਮਹਲਾ ੫ ॥
روگ مِٹاۓ پربھُو آپِ --		ਰੋਗ ਮਿਟਾਏ ਪ੍ਰਭੂ ਆਪਿ ॥
بالک راکھے اپنے کر تھاپِ --1--		ਬਾਲਕ ਰਾਖੇ ਅਪਨੇ ਕਰ ਥਾਪਿ ॥੧॥
سانْتِ سہج گرِہِ سد بسنّتُ --		ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥
گُر پُورے کی سرنْی آۓ کلیانْ رُوپ جپِ ہرِ ہرِ منّتُ --1-- رہاءُ --		ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥
سوگ سنّتاپ کٹے پربھِ آپِ --		ਸੋਗ ਸੰਤਾਪ ਕਟੇ ਪ੍ਰਭਿ ਆਪਿ ॥

گر اپنے کءُ نت نت جاپ --2--	----	ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥
جو جنُ تیرا جپے ناءُ --	----	ਜੋ ਜਨੁ ਤੇਰਾ ਜਪੇ ਨਾਉ ॥
سبھِ پھل پائے نِہچل گُن گاءُ --3--	----	ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥
نانک بھگتا بھلی رِیتِ --	----	ਨਾਨਕ ਭਗਤਾ ਭਲੀ ਰੀਤਿ ॥
سُکھداتا جپدے نیت نیتِ --16--3--4--	----	ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
ہُکمُ[1] کرِ کینِہے نِہال -- | [1]حکمُ-	----	ਹੁਕਮੁ ਕਰਿ ਕੀਨ੍ਹੇ ਨਿਹਾਲ ॥
اپنے سیوک کءُ بھئیا دئیالُ --1--	----	ਅਪਨੇ ਸੇਵਕ ਕਉ ਭਇਆ ਦਇਆਲੁ ॥੧॥
گُرِ پُورے سبھُ پُورا کِییا --	----	ਗੁਰਿ ਪੂਰੈ ਸਭੁ ਪੂਰਾ ਕੀਆ ॥
انّمرِت نامُ رِد مہِ دِییا --1-- رہاءُ --	----	ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥
کرمُ دھرمُ میرا کِچھُ ن بِچارِئو --	----	ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥
باہ پکرِ بھوجلُ نِستارِئو --2--	----	ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥
پ٘ربھِ کاٹِ مَیلُ نِرمل کرے --	Page# [1185]	ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥
گُر پُورے کی سرنْی پرے --3--	----	ਗੁਰ ਪੂਰੇ ਕੀ ਸਰਣੀ ਪਰੇ ॥੩॥
آپِ کرہِ آپِ کرنْیہارے --	----	ਆਪਿ ਕਰਹਿ ਆਪਿ ਕਰਣੈਹਾਰੇ ॥
کرِ کرِپا نانک اُدھارے --17--4--4--	----	ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥
بسنّتُ مہلا[1] 5 | [1]محلا-	----	ਬਸੰਤੁ ਮਹਲਾ ੫

੧ੴ سِتگُر پّرسادِ --	----	੧ੴ ਸਤਿਗੁਰ ਪ੍ਰਸਾਦਿ ॥
دیکھُ پھُول پھُول پھُولے --	----	ਦੇਖੁ ਫੂਲ ਫੂਲ ਫੂਲੇ ॥
اہنّ تِیاگِ تِیاگے --	----	ਅਹੰ ਤਿਆਗਿ ਤਿਆਗੇ ॥
چرن کمل پاگے --	----	ਚਰਨ ਕਮਲ ਪਾਗੇ ॥
تُم مِلہُ پّربھ سبھاگے --	----	ਤੁਮ ਮਿਲਹੁ ਪ੍ਰਭ ਸਭਾਗੇ ॥
ہرِ چیتِ من میرے -- رہاءُ --	----	ਹਰਿ ਚੇਤਿ ਮਨ ਮੇਰੇ ॥ ਰਹਾਉ ॥
سگھن باسُ کُولے --	----	ਸਘਨ ਬਾਸੁ ਕੂਲੇ ॥
اِکِ رہے سُوکِ کٹھُولے --	----	ਇਕਿ ਰਹੇ ਸੂਕਿ ਕਠੂਲੇ ॥
بسنّت رُتِ آئی --	----	ਬਸੰਤ ਰੁਤਿ ਆਈ ॥
پرپھُولتا رہے --1--	----	ਪਰਫੂਲਤਾ ਰਹੇ ॥੧॥
اب کلُو آئِئو رے --	----	ਅਬ ਕਲੂ ਆਇਓ ਰੇ ॥
اِکُ نامُ بوُوہُ بوُوہُ --	----	ਇਕੁ ਨਾਮੁ ਬੋਵਹੁ ਬੋਵਹੁ ॥
ان رُوتِ ناہی ناہی --	----	ਅਨ ਰੂਤਿ ਨਾਹੀ ਨਾਹੀ ॥
متُ بھرمِ بھُولہُ بھُولہُ --	----	ਮਤੁ ਭਰਮਿ ਭੂਲਹੁ ਭੂਲਹੁ ॥
گُر ملے ہرِ پائے --	----	ਗੁਰ ਮਿਲੇ ਹਰਿ ਪਾਏ ॥
جِسُ مستکِ ہےَ لیکھا --	----	ਜਿਸੁ ਮਸਤਕਿ ਹੈ ਲੇਖਾ ॥
من رُتِ نام رے --	----	ਮਨ ਰੁਤਿ ਨਾਮ ਰੇ ॥
گُن کہے نانک ہرِ ہرے ہرِ ہرے --18--2--	----	ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥

بسنّتُ مہلا[1] 5 گھرُ 2 ہِنڈول | [1]محلا۔	----	ਬਸੰਤੁ ਮਹਲਾ ੫ ਘਰੁ ੨ ਹਿੰਡੋਲ
ੴ ستِگر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
ہوءِ اِکتّرِلہُ میرے بھائی دُبِدھا دُورِ کرہُ لِو لاءِ ۔۔	----	ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ہرِ نامےَ کے ہووہُ جوڑی گُرمُکھِ بَیسہُ سپھا[1] وِچھاءِ ۔۔1۔۔ | [1]صفا۔	----	ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥
اِنّہ بِدھِ پاسا ڈھالہُ بِیر ۔۔	----	ਇਨ੍ ਬਿਧਿ ਪਾਸਾ ਢਾਲਹੁ ਬੀਰ ॥
گُرمُکھِ نامُ جپہُ دِنُ راتی انّت کالِ نہ لاگےَ پِیر ۔۔1۔۔ رہاءُ ۔۔	----	ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥
کرم دھرم تُمّہ چئُپڑِ ساجہُ ستُ کرہُ تُمّہ ساری ۔۔	----	ਕਰਮ ਧਰਮ ਤੁਮ੍ ਚਉਪੜਿ ਸਾਜਹੁ ਸਤੁ ਕਰਹੁ ਤੁਮ੍ ਸਾਰੀ ॥
کامُ کرودھُ لوبھُ موہُ جِیتہُ اَیسی کھیل ہرِپیاری ۔۔2۔۔	----	ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥
اُٹھِ اِسنانُ کرہُ پربھاتے سوۓ ہرِ آرادھے ۔۔	----	ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥
بِکھڑے داءُ لنّگھاوےَ میرا ستِگُرُ سُکھ سہج سیتی گھرِ جاتے ۔۔3۔۔	----	ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥
ہرِ آپے کھیلےَ آپے دیکھےَ ہرِ آپے رچنُ رچائِیا ۔۔	----	ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥

جن نانک گُرمُکھِ جو نرُ کھیلےَ سو جِنِ باجی[1] گھرِ آئیا --4--1--19-- [1]بازی-	----	ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥
بسنّتُ مہلا[1] 5 ہِنڈول -- | [1]محلا-	----	ਬਸੰਤੁ ਮਹਲਾ ੫ ਹਿੰਡੋਲ ॥
تیری کُدرتِ[1] تُوہے جانٔہِ اَئُر ن دُوجا جانۓَ -- | [1]قُدرتِ-	----	ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥
جِس نو کِرپا کرہِ میرے پِیارے سوئی تُجھےَ پچھانۓَ --1--	----	ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥
تیرِیا بھگتا کءُ بلِہارا --	----	ਤੇਰਿਆ ਭਗਤਾ ਕਉ ਬਲਿਹਾਰਾ ॥
تھانُ سُہاوا سدا پّربھ تیرا رنّگ تیرے اپارا --1-- رہاءُ --	----	ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ॥੧॥ ਰਹਾਉ ॥
تیری سیوا تُجھ تے ہووےَ اَئُر ن دُوجا کرتا --	----	ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥
بھگتُ تیرا سوئی تُدھُ بھاوےَ جِس نو تُو رنّگُ دھرتا --2--	----	ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥
تُو وڈ داتا تُو وڈ دانا اَئُر نہی کو دُوجا --	----	ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥
تُو سمرتھُ سُیامی میرا ہءُ کِیا جاٹا تیری پُوجا --3--	Page# [1186]	ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥

تیرا مہلُ[1] اگوچرُ میرے پِیارے بِکھمُ تیرا ہے بھاݨا -- | مَحلُ[1]-	----	ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥
کہُ نانکؔ ڈھہِ پئِیا دُیارے رکھِ لیوہُ مُگدھ اجاݨا --4--2--20--	----	ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
بسنّتُ ہِنڈول مہلا[1] 5 -- | مَحلا[1]-	----	ਬਸੰਤੁ ਹਿੰਡੋਲ ਮਹਲਾ ੫ ॥
مُولُ ن بُوجھےَ آپُ ن سُوجھےَ بھرمِ بِیاپی اہنّ منی --1--	----	ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥
پِتا پاربّرہم پّربھ دھنی --	----	ਪਿਤਾ ਪਾਰਬ੍ਰਹਮ ਪ੍ਰਭ ਧਨੀ ॥
موہِ نِستارہُ نِرگُنی --1-- رہاءُ --	----	ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
اوپتِ پرلءُ پّربھ تے ہووےَ اِہ بیچاری ہرِ جنی --2--	----	ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥
نام پّربھُو کے جو رنّگِ راتے کلِ مہِ سُکھیِۓ سے گنی --3--	----	ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥
اورُ اُپاءُ ن کوئی سُوجھےَ نانکؔ ترِیۓ گُر بچنی --4--3--21--	----	ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگُ بسنّتُ ہِنڈول مہلا[1] 9 -- | مَحلا[1]-	----	ਰਾਗੁ ਬਸੰਤੁ ਹਿੰਡੋਲ ਮਹਲਾ ੯ ॥
سادھو اِہُ تنُ مِتھِیا جانءُ --	----	ਸਾਧੋ ਇਹੁ ਤਨੁ ਮਿਥਿਆ ਜਾਨਉ ॥

یا بھیترِ جو رامُ بستُ ہےَ ساچو تاہِ پچھانو --1-- رہاءُ --	----	ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
اِہُ جگُ ہےَ سنّپتِ سُپنے کی دیکھِ کہا اَیڈانو --	----	ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
سنّگِ تہارےَ کچھُو ن چالےَ تاہِ کہا لپٹانو --1--	----	ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
اُستتِ نِنّدا دوئُو پرہرِ ہرِ کیرتِ اُرِ آنو --	----	ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
جن نانک سبھ ہی مےَ پُورن ایک پُرکھ بھگوانو --2--1--	----	ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
بسنّتُ مہلا[1] 9 -- | محلا[1]-	----	ਬਸੰਤੁ ਮਹਲਾ ੯ ॥
پاپی ہیئےَ مےَ کامُ بساءِ --	----	ਪਾਪੀ ਹੀਐ ਮੈ ਕਾਮੁ ਬਸਾਇ ॥
منُ چنّچلُ یا تے گہِئو ن جاءِ --1-- رہاءُ --	----	ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
جوگی جنّگم ارُ سنّنِیاس --	----	ਜੋਗੀ ਜੰਗਮ ਅਰੁ ਸੰਨਿਆਸ ॥
سبھ ہی پرِ ڈاری اِہ پھاس --1--	----	ਸਭ ਹੀ ਪਰਿ ਡਾਰੀ ਇਹ ਫਾਸ ॥੧॥
جِہ جِہ ہرِ کو نامُ سمہّارِ --	----	ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹਾਰਿ ॥
تے بھو ساگر اُترے پارِ --2--	----	ਤੇ ਭਵ ਸਾਗਰ ਉਤਰੇ ਪਾਰਿ ॥੨॥
جن نانک ہرِ کی سرناءِ --	----	ਜਨ ਨਾਨਕ ਹਰਿ ਕੀ ਸਰਨਾਇ ॥

دِیجے نامُ رہے گُن گاءِ --3--2--	----	ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
بسنّتُ مہلا[1] 9 -- | محلا[1]	----	ਬਸੰਤੁ ਮਹਲਾ ੯ ॥
مائی مے دھنُ پائیٔو ہرِ نامُ --	----	ਮਾਈ ਮੈ ਧਨੁ ਪਾਇਓ ਹਰਿ ਨਾਮੁ ॥
مَنُ میرو دھاون تے چھوٹیٔو کرِ بَیٹھو بِسرامُ --1-- رہاءُ --	----	ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
مائیا ممتا تن تے بھاگی اُپجِیٔو نِرمل گیانُ --	----	ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
لوبھ موہ ایہ پرسِ ن ساکَے گہی بھگتِ بھگوان --1--	----	ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
جنم جنم کا سنّسا چُوکا رتنُ نامُ جب پائیا --	----	ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
ترِسنا سکل بِناسی من تے نِج سُکھ ماہِ سمائیا --2--	----	ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
جا کءُ ہوت دئیالُ کِرپا ندھِ سو گوبِنّد گُن گاوَے --	----	ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥
کہُ نانک اِہ بِدھِ کی سنّپَے کوئُو گُرمُکھِ پاوَے --3--3--	----	ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
بسنّتُ مہلا[1] 9 -- | محلا[1]	----	ਬਸੰਤੁ ਮਹਲਾ ੯ ॥
من کہا بِسارِئو رام نامُ --	----	ਮਨ ਕਹਾ ਬਿਸਾਰਿਓ ਰਾਮ ਨਾਮੁ ॥

تنُ بنسےَ جم سِءُ پرےَ کامُ --1-- رہاءُ --	----	ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
اِہُ جگُ دھوۓ کا پہار --	----	ਇਹੁ ਜਗੁ ਧੂਏ ਕਾ ਪਹਾਰ ॥
تےَ ساچا مانِیا کِہ بِچارِ --1--	----	ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
دھنُ دارا سنّپتِ گرّیہ --	Page# [1187]	ਧਨੁ ਦਾਰਾ ਸੰਪਤਿ ਗ੍ਰੇਹ ॥
کچھُ سنّگِ ن چالےَ سمجھ لیہ --2--	----	ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
اِک بھگتِ نارائِن ہوءِ سنّگِ --	----	ਇਕ ਭਗਤਿ ਨਾਰਾਇਨ ਹੋਇ ਸੰਗਿ ॥
کہُ نانک بھجُ تِہ ایک رنّگِ --3--4--	----	ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥
بسنّتُ مہلا[1] 9 -- | [1]محلا-	----	ਬਸੰਤੁ ਮਹਲਾ ੯ ॥
کہا بھوُلِئو رے جھوُٹھے لوبھ لاگ --	----	ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥
کچھُ بِگرِئو ناہِن اجہُ جاگ --1-- رہاءُ --	----	ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥
سم سُپنےَ کےَ اِہُ جگُ جانُ --	----	ਸਮ ਸੁਪਨੈ ਕੈ ਇਹੁ ਜਗੁ ਜਾਨੁ ॥
بنسےَ چھِن مےَ ساچی مانُ --1--	----	ਬਿਨਸੈ ਛਿਨ ਮੈ ਸਾਚੀ ਮਾਨੁ ॥੧॥
سنّگِ تیرےَ ہرِ بست نیت --	----	ਸੰਗਿ ਤੇਰੈ ਹਰਿ ਬਸਤ ਨੀਤ ॥
نِس باسُر بھجُ تاہِ میت --2--	----	ਨਿਸ ਬਾਸੁਰ ਭਜੁ ਤਾਹਿ ਮੀਤ ॥੨॥
بار انّت کی ہوءِ سُہاءِ --	----	ਬਾਰ ਅੰਤ ਕੀ ਹੋਇ ਸੁਹਾਇ ॥
کہُ نانک گُن تا کے گاءِ --3--5--	----	ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥
بسنّتُ مہلا[1] 1 اسٹپدِیا گھرُ 1 دُتُکِیا | [1]محلا-	----	ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ
ੴ ستِگر پرّسادِ --	----	ੴ ਸਤਿਗੁਰ ਪ੍ਰਸਾਦਿ ॥

جگُ کئُویا نامُ نہی چیتِ -- ---- ਜਗੁ ਕਊਆ ਨਾਮੁ ਨਹੀ ਚੀਤਿ ॥

نامُ بِسارِ گِرے دیکھُ بھیتِ -- ---- ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥

منُویا ڈولے چیتِ انیتِ -- ---- ਮਨੂਆ ਡੋਲੈ ਚੀਤਿ ਅਨੀਤਿ ॥

جگ سِءُ تُوٹی جھُوٹھ پرِیتِ --1-- ---- ਜਗ ਸਿਉ ਤੂਟੀ ਝੂਠ ਪਰੀਤਿ ॥੧॥

کامُ کّرودھُ بِکھُ بجرُ بھارُ -- ---- ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥

نام بِنا کَیسے گُن چارُ --1-- رہاءُ -- ---- ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥

گھرُ بالُو کا گھُومن گھیرِ -- ---- ਘਰੁ ਬਾਲੂ ਕਾ ਘੂਮਨ ਘੇਰਿ ॥

برکھسِ بانٹی بُدبُدا ہیرِ -- ---- ਬਰਖਸਿ ਬਾਣੀ ਬੁਦਬੁਦਾ ਹੇਰਿ ॥

ماتّر بُونّد تے دھرِ چکُ پھیرِ -- ---- ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥

سرب جوتِ نامےَ کی چیرِ --2-- ---- ਸਰਬ ਜੋਤਿ ਨਾਮੈ ਕੀ ਚੇਰਿ ॥੨॥

سرب اُپاءِ گُرُو سِرِ مورُ -- ---- ਸਰਬ ਉਪਾਇ ਗੁਰੂ ਸਿਰਿ ਮੋਰੁ ॥

بھگتِ کرءُ پگ لاگءُ تورِ -- ---- ਭਗਤਿ ਕਰਉ ਪਗ ਲਾਗਉ ਤੋਰ ॥

نامِ رتو چاہءُ تُجھ اورُ -- ---- ਨਾਮਿ ਰਤੋ ਚਾਹਉ ਤੁਝ ਓਰੁ ॥

نامُ دُراءِ چلےَ سو چورُ --3-- ---- ਨਾਮੁ ਦੁਰਾਇ ਚਲੈ ਸੋ ਚੋਰੁ ॥੩॥

پتِ کھوئی بِکھُ انّچلِ پاءِ -- ---- ਪਤਿ ਖੋਈ ਬਿਖੁ ਅੰਚਲਿ ਪਾਇ ॥

ساچ نامِ رتو پتِ سِءُ گھرِ جاءِ -- ---- ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥

جو کِچھُ کینّہسِ پّربھُ رجاءِ[1] -- | [1]رضاءِ- ---- ਜੋ ਕਿਛੁ ਕੀਨ੍ਹਸਿ ਪ੍ਰਭੁ ਰਜਾਇ ॥

بھےَ مانےَ نِربھءُ میری ماءِ --4-- ---- ਭੈ ਮਾਨੈ ਨਿਰਭਉ ਮੇਰੀ ਮਾਇ ॥੪॥

کامنِ چاہےَ سُنّدرِ بھوگُ -- ---- ਕਾਮਨਿ ਚਾਹੈ ਸੁੰਦਰਿ ਭੋਗੁ ॥

پان پھول مِٹھے رس روگ --	----	ਪਾਨ ਫੂਲ ਮੀਠੇ ਰਸ ਰੋਗ ॥
کھیلےَ بِگسےَ تیتو سوگ --	----	ਖੀਲੈ ਬਿਗਸੈ ਤੇਤੋ ਸੋਗ ॥
پّربھ سرنّاگتِ کینّہِس ہوگ --5--	----	ਪ੍ਰਭ ਸਰਣਾਗਤਿ ਕੀਨ੍ਹਸਿ ਹੋਗ ॥੫॥
کاپڑُ پہِرسِ ادھِکُ سِیگارُ --	----	ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥
ماٹی پھولی رُوپُ بِکارُ --	----	ਮਾਟੀ ਫੂਲੀ ਰੂਪੁ ਬਿਕਾਰੁ ॥
آسا منسا بانْدھو بارُ --	----	ਆਸਾ ਮਨਸਾ ਬਾਂਧੋ ਬਾਰੁ ॥
نام بِنا سُونا گھرُ بارُ --6--	----	ਨਾਮ ਬਿਨਾ ਸੂਨਾ ਘਰੁ ਬਾਰੁ ॥੬॥
گاچھہُ پُتّری راج کُیارِ --	----	ਗਾਛਹੁ ਪੁਤ੍ਰੀ ਰਾਜ ਕੁਆਰਿ ॥
نامُ بھنّہُ سچُ دوتُ سوارِ --	----	ਨਾਮੁ ਭਣਹੁ ਸਚੁ ਦੋਤੁ ਸਵਾਰਿ ॥
پّرءُ سیوہُ پّربھ پّریم ادھارِ --	----	ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥
گُر سبدی بِکھُ تِیاس نِوارِ --7--	----	ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥
موہنِ موہِ لِیا منُ موہِ --	----	ਮੋਹਨਿ ਮੋਹਿ ਲੀਆ ਮਨੁ ਮੋਹਿ ॥
گُر کےَ سبدِ پچھانا توہِ --	----	ਗੁਰ ਕੈ ਸਬਦਿ ਪਛਾਨਾ ਤੋਹਿ ॥
نانک ٹھاڈھے چاہہِ پّربھُو دُیارِ --	----	ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥
تیرے نامِ سنّتوکھے کِرپا دھارِ --8--1--	----	ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥
بسنّتُ مہلا 1 -- | محلا[1]	----	ਬਸੰਤੁ ਮਹਲਾ ੧ ॥
منُ بھُولءُ بھرمِسِ آءِ جاءِ --	----	ਮਨੁ ਭੂਲਉ ਭਰਮਸਿ ਆਇ ਜਾਇ ॥
اتِ لُبدھ لُبھانءُ بِکھم ماءِ --	----	ਅਤਿ ਲੁਬਧ ਲੁਭਾਨਉ ਬਿਖਮ ਮਾਇ ॥
نہ استھِرُ دِسے ایک بھاءِ --	----	ਨਹ ਅਸਥਿਰੁ ਦੀਸੈ ਏਕ ਭਾਇ ॥

جِ ءُ مِین کُنّڈِلِیا کنّٹھِ پاءِ --1--	----	ਜਿਉ ਮੀਨ ਕੁੰਡਲੀਆ ਕੰਠਿ ਪਾਇ ॥੧॥
منُ بھُولءُ سمجھسِ ساچِ ناءِ --	----	ਮਨੁ ਭੂਲਉ ਸਮਝਸਿ ਸਾਚਿ ਨਾਇ ॥
گُر سبدُ بیچارے سہج بھاءِ --1-- رہاءُ --	----	ਗੁਰ ਸਬਦੁ ਬੀਚਾਰੇ ਸਹਜ ਭਾਇ ॥੧॥ ਰਹਾਉ ॥
منُ بھُولءُ بھرمسِ بھور تار --	----	ਮਨੁ ਭੂਲਉ ਭਰਮਸਿ ਭਵਰ ਤਾਰ ॥
بِل بِرتھے چاہےَ بہُ بِکار --	Page# [1188]	ਬਿਲ ਬਿਰਥੇ ਚਾਹੈ ਬਹੁ ਬਿਕਾਰ ॥
مَیگل جِءُ پھاسسِ کامہار --	----	ਮੈਗਲ ਜਿਉ ਫਾਸਸਿ ਕਾਮਹਾਰ ॥
کرِڑ بنّدھنِ بادھِئو سِیس مار --2--	----	ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥
منُ مُگدھو دادرُ بھگتِہِینُ --	----	ਮਨੁ ਮੁਗਧੌ ਦਾਦਰੁ ਭਗਤਿਹੀਨੁ ॥
درِ بھرّسٹ سراپِی نام بِینُ --	----	ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥
تا کےَ جاتِ[1] ن پاتی نام لِین -- | [1]زاتِ۔	----	ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥
سبھِ دُوکھ سکھائی گُنہ بِین --3--	----	ਸਭਿ ਦੂਖ ਸਖਾਈ ਗੁਣਹ ਬੀਨ ॥੩॥
منُ چلےَ ن جائی ٹھاکِ راکھُ --	----	ਮਨੁ ਚਲੈ ਨ ਜਾਈ ਠਾਕਿ ਰਾਖੁ ॥
بِنُ ہرِ رس راتے پتِ ن ساکھُ --	----	ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥
تُو آپے سُرتا آپِ راکھُ --	----	ਤੂ ਆਪੇ ਸੁਰਤਾ ਆਪਿ ਰਾਖੁ ॥
دھرِ دھارنڑ دیکھےَ جانڑےَ آپِ --4--	----	ਧਰਿ ਧਾਰਣ ਦੇਖੈ ਜਾਣੈ ਆਪਿ ॥੪॥
آپِ بھُلاۓ کِسُ کہءُ جاءِ --	----	ਆਪਿ ਭੁਲਾਏ ਕਿਸੁ ਕਹਉ ਜਾਇ ॥
گُرُ میلے بِرتھا کہءُ ماءِ --	----	ਗੁਰੁ ਮੇਲੇ ਬਿਰਥਾ ਕਹਉ ਮਾਇ ॥
اوگنڑ چھوڈءُ گُنڑ کماءِ --	----	ਅਵਗਣ ਛੋਡਉ ਗੁਣ ਕਮਾਇ ॥
گُر سبدی راتا سچِ سماءِ --5--	----	ਗੁਰ ਸਬਦੀ ਰਾਤਾ ਸਚਿ ਸਮਾਇ ॥੫॥

ستِگُر مِلےَ متِ اُوتم ہوءِ --	----	ਸਤਿਗੁਰ ਮਿਲਿਐ ਮਤਿ ਊਤਮ ਹੋਇ ॥
منُ نِرملُ ہئُمےَ کڈھےَ دھوءِ --	----	ਮਨੁ ਨਿਰਮਲੁ ਹਉਮੈ ਕਢੈ ਧੋਇ ॥
سدا مُکتُ بنّدھِ ن سکےَ کوءِ --	----	ਸਦਾ ਮੁਕਤੁ ਬੰਧਿ ਨ ਸਕੈ ਕੋਇ ॥
سدا نامُ وکھانڑےَ ائُرُ ن کوءِ --6--	----	ਸਦਾ ਨਾਮੁ ਵਖਾਣੈ ਅਉਰੁ ਨ ਕੋਇ ॥੬॥
منُ ہرِ کےَ بھانڑےَ آوےَ جاءِ --	----	ਮਨੁ ਹਰਿ ਕੈ ਭਾਣੈ ਆਵੈ ਜਾਇ ॥
سبھ مہِ ایکو کِچھُ کہنڑُ ن جاءِ --	----	ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥
سبھُ ہُکمو[1] ورتےَ ہُکمِ[2] سماءِ -- | [1]حُکمو- [2]حُکمِ-	----	ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥
دُوکھ سُوکھ سبھ تِسُ رجاءِ[1] --7-- |	----	ਦੂਖ ਸੂਖ ਸਭ ਤਿਸੁ ਰਜਾਇ ॥੭॥
[1]رضاءِ-		
تُو ابھُلُ ن بھُولَو کدے ناہِ --	----	ਤੂ ਅਭੁਲੁ ਨ ਭੂਲੌ ਕਦੇ ਨਾਹਿ ॥
گُر سبدُ سُنڑاۓ متِ اگاہِ --	----	ਗੁਰ ਸਬਦੁ ਸੁਣਾਏ ਮਤਿ ਅਗਾਹਿ ॥
تُو موٹءُ ٹھاکُرُ سبد ماہِ --	----	ਤੂ ਮੋਟਉ ਠਾਕੁਰੁ ਸਬਦ ਮਾਹਿ ॥
منُ نانک مانِیا سچُ سلاہِ[1] --8--2-- |	----	ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥
[1]سلاحِ-		
بسنّتُ مہلا[1] 1 -- | [1]محلا-	----	ਬਸੰਤੁ ਮਹਲਾ ੧ ॥
درسن کی پِیاس جِسُ نر ہوءِ --	----	ਦਰਸਨ ਕੀ ਪਿਆਸ ਜਿਸੁ ਨਰ ਹੋਇ ॥
ایکتُ راچےَ پرہرِ دوءِ --	----	ਏਕਤੁ ਰਾਚੈ ਪਰਹਰਿ ਦੋਇ ॥
دُورِ دردُ متھِ انمّرِتُ کھاءِ --	----	ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥
گُرمُکھِ بُوجھےَ ایک سماءِ --1--	----	ਗੁਰਮੁਖਿ ਬੂਝੈ ਏਕ ਸਮਾਇ ॥੧॥
تیرے درسن کءُ کیتی بِللاءِ --	----	ਤੇਰੇ ਦਰਸਨ ਕਉ ਕੇਤੀ ਬਿਲਲਾਇ ॥

وِرلا کو چِینِس گُر سبدِ مِلاءِ --1-- رہاءُ --	----	ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ ॥
بید وکھانِ کہہِ اِکُ کہیئے --	----	ਬੇਦ ਵਖਾਣਿ ਕਹਹਿ ਇਕੁ ਕਹੀਐ ॥
اوہُ بیئنّتُ انّتُ کِنِ لہیئے --	----	ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥
ایکو کرتا جِنِ جگُ کِیا --	----	ਏਕੋ ਕਰਤਾ ਜਿਨਿ ਜਗੁ ਕੀਆ ॥
باجھُ کلا دھرِ گگنُ دھرِیا --2--	----	ਬਾਝੁ ਕਲਾ ਧਰਿ ਗਗਨੁ ਧਰੀਆ ॥੨॥
ایکو گیانُ دھِیانُ دھُنِ بانی --	----	ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥
ایکُ نِرالمُ اکتھ کہانی --	----	ਏਕੁ ਨਿਰਾਲਮੁ ਅਕਥ ਕਹਾਣੀ ॥
ایکو سبدُ سچا نیسانُ[1] -- | نِیشانُ[1]-	----	ਏਕੋ ਸਬਦੁ ਸਚਾ ਨੀਸਾਣੁ ॥
پُورے گُر تے جانئے جانُ --3--	----	ਪੂਰੇ ਗੁਰ ਤੇ ਜਾਣੈ ਜਾਣੁ ॥੩॥
ایکو دھرمُ دِرڑے سچُ کوئی --	----	ਏਕੋ ਧਰਮੁ ਦ੍ਰਿੜੈ ਸਚੁ ਕੋਈ ॥
گُرمتِ پُورا جُگِ جُگِ سوئی --	----	ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥
انہدِ راتا ایکُ لِو تار --	----	ਅਨਹਦਿ ਰਾਤਾ ਏਕ ਲਿਵ ਤਾਰ ॥
اوہُ گُرمُکھِ پاوے الکھ اپار --4--	----	ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥
ایکو تکھتُ[1] ایکو پاتِساہُ[2] -- | تخت-[1] پاتِشاہُ-[2]	----	ਏਕੋ ਤਖਤੁ ਏਕੋ ਪਾਤਿਸਾਹੁ ॥
سربی تھائی ویپرواہُ --	----	ਸਰਬੀ ਥਾਈ ਵੇਪਰਵਾਹੁ ॥
تِس کا کِیا تِربھونڑ سارُ --	----	ਤਿਸ ਕਾ ਕੀਆ ਤ੍ਰਿਭਵਣ ਸਾਰੁ ॥
اوہُ اگمُ اگوچرُ ایکنّکارُ --5--	----	ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
ایکا مُورتِ ساچا ناءُ --	----	ਏਕਾ ਮੂਰਤਿ ਸਾਚਾ ਨਾਉ ॥
تتھے نِبڑے ساچُ نِیاءُ --	----	ਤਿਥੈ ਨਿਬੜੈ ਸਾਚੁ ਨਿਆਉ ॥

ساچی کرنٔی پتِ پرواݨُ --	----	ਸਾਚੀ ਕਰਣੀ ਪਤਿ ਪਰਵਾਣੁ ॥
ساچی درگہ پاوے ماݨُ --6--	----	ਸਾਚੀ ਦਰਗਹ ਪਾਵੈ ਮਾਣੁ ॥੬॥
ایکا بھگتِ ایکو ہے بھاءُ --	----	ਏਕਾ ਭਗਤਿ ਏਕੋ ਹੈ ਭਾਉ ॥
بِنُ بھےَ بھگتی آوءُ جاءُ --	----	ਬਿਨੁ ਭੈ ਭਗਤੀ ਆਵਉ ਜਾਉ ॥
گُر تے سمجھِ رہے مِہماݨُ --	----	ਗੁਰ ਤੇ ਸਮਝਿ ਰਹੈ ਮਿਹਮਾਣੁ ॥
ہرِ رس راتا جنُ پرواݨُ --7--	----	ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥
اِت اُت دیکھءُ سہجے راوءُ --	Page# [1189]	ਇਤ ਉਤ ਦੇਖਉ ਸਹਜੇ ਰਾਵਉ ॥
تُجھ بِنُ ٹھاکر کِسے ن بھاوءُ --	----	ਤੁਝ ਬਿਨੁ ਠਾਕੁਰ ਕਿਸੈ ਨ ਭਾਵਉ ॥
نانک ہئُمےَ سبدِ جلائِیا --	----	ਨਾਨਕ ਹਉਮੈ ਸਬਦਿ ਜਲਾਇਆ ॥
ستِگُرِ ساچا درسُ دِکھائِیا --8--3--	----	ਸਤਿਗੁਰਿ ਸਾਚਾ ਦਰਸੁ ਦਿਖਾਇਆ ॥੮॥੩॥
بسنّتُ مہلا[1] 1 -- | محلا[1]	----	ਬਸੰਤੁ ਮਹਲਾ ੧ ॥
چنّچلُ چِیتُ ن پاوے پارا --	----	ਚੰਚਲੁ ਚੀਤੁ ਨ ਪਾਵੈ ਪਾਰਾ ॥
آوت جات ن لاگےَ بارا --	----	ਆਵਤ ਜਾਤ ਨ ਲਾਗੈ ਬਾਰਾ ॥
دوُکھُ گھݨو مرِیئےَ کرتارا --	----	ਦੂਖੁ ਘਣੋ ਮਰੀਐ ਕਰਤਾਰਾ ॥
بِنُ پ٘ریتم کو کرے ن سارا --1--	----	ਬਿਨੁ ਪ੍ਰੀਤਮ ਕੋ ਕਰੈ ਨ ਸਾਰਾ ॥੧॥
سبھ اُوتم کِسُ آکھءُ ہِینا --	----	ਸਭ ਊਤਮ ਕਿਸੁ ਆਖਉ ਹੀਨਾ ॥
ہرِ بھگتی سچِ نامِ پتِینا --1-- رہاءُ --	----	ਹਰਿ ਭਗਤੀ ਸਚਿ ਨਾਮਿ ਪਤੀਨਾ ॥੧॥ ਰਹਾਉ ॥
اَئُکھدھ کرِ تھاکی بہُتیرے --	----	ਅਉਖਧ ਕਰਿ ਥਾਕੀ ਬਹੁਤੇਰੇ ॥
کِءُ دُکھُ چوُکے بِنُ گُر میرے --	----	ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ ॥

بِنُ ہرِ بھگتی دُوکھ گھنیرے --	----	ਬਿਨੁ ਹਰਿ ਭਗਤੀ ਦੂਖ ਘਣੇਰੇ ॥
دُکھ سُکھ داتے ٹھاکُر میرے --2--	----	ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥
روگُ وڈو کِءُ باندھءُ دھِیرا --	----	ਰੋਗੁ ਵਡੋ ਕਿਉ ਬਾਂਧਉ ਧੀਰਾ ॥
روگُ بُجھےَ سو کاٹےَ پِیرا --	----	ਰੋਗੁ ਬੁਝੈ ਸੋ ਕਾਟੈ ਪੀਰਾ ॥
مےَ اوگنڑ من ماہِ سرِیرا --	----	ਮੈ ਅਵਗਣ ਮਨ ਮਾਹਿ ਸਰੀਰਾ ॥
ڈھُوڈھت کھوجت گُرِ میلے بِیرا --3--	----	ਢੂਢਤ ਖੋਜਤ ਗੁਰਿ ਮੇਲੇ ਬੀਰਾ ॥੩॥
گُر کا سبدُ دارُو ہرِ ناءُ --	----	ਗੁਰ ਕਾ ਸਬਦੁ ਦਾਰੂ ਹਰਿ ਨਾਉ ॥
جِءُ تُو راکھہِ تِوےَ رہاءُ --	----	ਜਿਉ ਤੂ ਰਾਖਹਿ ਤਿਵੈ ਰਹਾਉ ॥
جگُ روگی کہ دیکھِ دِکھاءُ --	----	ਜਗੁ ਰੋਗੀ ਕਹ ਦੇਖਿ ਦਿਖਾਉ ॥
ہرِ نِرمائِلُ نِرملُ ناءُ --4--	----	ਹਰਿ ਨਿਰਮਾਇਲੁ ਨਿਰਮਲੁ ਨਾਉ ॥੪॥
گھر مہِ گھرُ جو دیکھِ دِکھاوےَ --	----	ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥
گُر مہلی[1] سو مہلِ[2] بُلاوےَ -- | [1]محلی- [2]محلِ-	----	ਗੁਰ ਮਹਲੀ ਸੋ ਮਹਲਿ ਬੁਲਾਵੈ ॥
من مہِ منُویا چِت مہِ چِیتا --	----	ਮਨ ਮਹਿ ਮਨੂਆ ਚਿਤ ਮਹਿ ਚੀਤਾ ॥
اَیسے ہرِ کے لوگ اتِیتا --5--	----	ਐਸੇ ਹਰਿ ਕੇ ਲੋਗ ਅਤੀਤਾ ॥੫॥
ہرکھ سوگ تے رہہِ نِراسا --	----	ਹਰਖ ਸੋਗ ਤੇ ਰਹਹਿ ਨਿਰਾਸਾ ॥
انّمرِتُ چاکھِ ہرِ نامِ نِواسا --	----	ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥
آپُ پچھانڑِ رہےَ لِو لاگا --	----	ਆਪੁ ਪਛਾਣਿ ਰਹੈ ਲਿਵ ਲਾਗਾ ॥
جنمُ جِیتِ گُرمتِ دُکھُ بھاگا --6--	----	ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥੬॥
گُرِ دِییا سچُ انّمرِتُ پِیوءُ --	----	ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ ॥

سہجِ مرءُ جِیوت ہی جِیوءُ --	----	ਸਹਜਿ ਮਰਉ ਜੀਵਤ ਹੀ ਜੀਵਉ ॥
اپنڑو کرِ راکھہُ گُر بھاوے --	----	ਅਪਣੋ ਕਰਿ ਰਾਖਹੁ ਗੁਰ ਭਾਵੈ ॥
تُمرو ہوءِ سُ تُجھہِ سماوے --7--	----	ਤੁਮਰੋ ਹੋਇ ਸੁ ਤੁਝਹਿ ਸਮਾਵੈ ॥੭॥
بھوگی کءُ دُکھُ روگ وِیاپے --	----	ਭੋਗੀ ਕਉ ਦੁਖੁ ਰੋਗ ਵਿਆਪੈ ॥
گھٹِ گھٹِ روِ رہِیا پرؔبھُ جاپے --	----	ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ ॥
سُکھ دُکھ ہی تے گُر سبدِ اتِیتا --	----	ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥
نانکُ رامُ روے ہِت چِیتا --8--4--	----	ਨਾਨਕ ਰਾਮੁ ਰਵੈ ਹਿਤ ਚੀਤਾ ॥੮॥੪॥
بسنّتُ مہلا[1] 1 اِک تُکِیا -- | [1]محلا-	----	ਬਸੰਤੁ ਮਹਲਾ ੧ ਇਕ ਤੁਕੀਆ ॥
متُ بھسم انّدھُولے گرب جاہِ --	----	ਮਤੁ ਭਸਮ ਅੰਧੂਲੇ ਗਰਬਿ ਜਾਹਿ ॥
اِن بِدھِ ناگے جوگُ ناہِ --1--	----	ਇਨ ਬਿਧਿ ਨਾਗੇ ਜੋਗੁ ਨਾਹਿ ॥੧॥
مُوڑّہے کاہے بِسارِئو تے رام نام --	----	ਮੂੜ੍ਹੇ ਕਾਹੇ ਬਿਸਾਰਿਓ ਤੈ ਰਾਮ ਨਾਮ ॥
انّت کالِ تیرے آوے کام --1-- رہاءُ --	----	ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ ॥
گُر پُوچھِ تُم کرہُ بِیچارُ --	----	ਗੁਰ ਪੂਛਿ ਤੁਮ ਕਰਹੁ ਬੀਚਾਰੁ ॥
جہ دیکھءُ تہ سارِگپاڑنِ --2--	----	ਜਹ ਦੇਖਉ ਤਹ ਸਾਰਿਗਪਾਣਿ ॥੨॥
کِیا ہءُ آکھا جاں کچھُو ناہِ --	----	ਕਿਆ ਹਉ ਆਖਾ ਜਾਂ ਕਛੂ ਨਾਹਿ ॥
جاتِ[1] پتِ سبھ تیرے ناءِ --3-- | [1]زاتِ-	----	ਜਾਤਿ ਪਤਿ ਸਭ ਤੇਰੈ ਨਾਇ ॥੩॥
کاہے مالُ دربُ دیکھِ گرب جاہِ --	----	ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥
چلتی بار تیرو کچھُو ناہِ --4--	----	ਚਲਤੀ ਬਾਰ ਤੇਰੋ ਕਛੂ ਨਾਹਿ ॥੪॥

پنّج مارِ چِت رکھہُ تھاءِ --	----	ਪੰਚ ਮਾਰਿ ਚਿਤੁ ਰਖਹੁ ਥਾਇ ॥
جوگ جُگتِ کی اِہےَ پانْءِ --5--	----	ਜੋਗ ਜੁਗਤਿ ਕੀ ਇਹੈ ਪਾਂਇ ॥੫॥
ہئُمےَ پیکھڑُ تیرے منےَ ماہِ --	----	ਹਉਮੈ ਪੈਖੜੁ ਤੇਰੇ ਮਨੈ ਮਾਹਿ ॥
ہرِ ن چیتہِ مُوڑے مُکتِ جاہِ --6--	----	ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥੬॥
مت ہرِ وِسرِئےَ جم وس پاہِ --	----	ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥
انّت کالِ مُوڑے چوٹ کھاہِ --7--	----	ਅੰਤ ਕਾਲਿ ਮੂੜੇ ਚੋਟ ਖਾਹਿ ॥੭॥
گر سبدُ بیچارہِ آپُ جاءِ --	----	ਗੁਰ ਸਬਦੁ ਬੀਚਾਰਹਿ ਆਪੁ ਜਾਇ ॥
ساچ جوگُ منِ وسےَ آءِ --8--	Page# [1190]	ਸਾਚ ਜੋਗੁ ਮਨਿ ਵਸੈ ਆਇ ॥੮॥
جِنِ جیءُ پِنّڈُ دِتا تِسُ چیتہِ ناہِ --	----	ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥
مڑی مسانْی مُوڑے جوگُ ناہِ --9--	----	ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥
گُنْ نانکُ بولےَ بھلی بانْ --	----	ਗੁਣ ਨਾਨਕੁ ਬੋਲੈ ਭਲੀ ਬਾਣਿ ॥
تُم ہوہُ سُجاکھے لیہُ پچھانْ --10--5--	----	ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥
بسنّتُ مہلا[1] 1 -- | [1]محلا	----	ਬਸੰਤੁ ਮਹਲਾ ੧ ॥
دُبِدھا دُرمتِ ادھُلی کار --	----	ਦੁਬਿਧਾ ਦੁਰਮਤਿ ਅਧੁਲੀ ਕਾਰ ॥
منمُکھِ بھرمےَ مجھِ گُبار[1] --1-- | [1]غبار	----	ਮਨਮੁਖਿ ਭਰਮੈ ਮਝਿ ਗੁਬਾਰ ॥੧॥
منُ انّدھلا انّدھلی مت لاگےَ --	----	ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥
گر کرنْی بِنُ بھرمُ ن بھاگےَ --1-- رہاءُ --	----	ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥

منمُکھِ انّدھُلے گُرمتِ ن بھائی ـــ ---- ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥

پسُو بھۓ ابھِمانُ ن جائی ـــ2ـــ ---- ਪਸੂ ਭਏ ਅਭਿਮਾਨੁ ਨ ਜਾਈ ॥੨॥

لکھ چئُراسِیہ جنّت اُپاۓ ـــ ---- ਲਖ ਚਉਰਾਸੀਹ ਜੰਤ ਉਪਾਏ ॥

میرے ٹھاکُر بھاݨے سِرجِ سماۓ ـــ3ـــ ---- ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥

سگلی بھُولےَ نہی سبدُ اچارُ ـــ ---- ਸਗਲੀ ਭੂਲੈ ਨਹੀ ਸਬਦੁ ਅਚਾਰੁ ॥

سو سمجھےَ جِسُ گُرُ کرتارُ ـــ4ـــ ---- ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥

گُر کے چاکر ٹھاکُر بھاݨے ـــ ---- ਗੁਰ ਕੇ ਚਾਕਰ ਠਾਕੁਰ ਭਾਣੇ ॥

بکھسِ[1] لیئۓ ناہی جم کاݨے ـــ5ـــ | ---- ਬਖਸਿ ਲੀਏ ਨਾਹੀ ਜਮ ਕਾਣੇ ॥੫॥

1. بخشِ۔

جِن کےَ ہِردےَ ایکو بھائِیا ـــ ---- ਜਿਨ ਕੈ ਹਿਰਦੈ ਏਕੋ ਭਾਇਆ ॥

آپے میلے بھرمُ چُکائِیا ـــ6ـــ ---- ਆਪੇ ਮੇਲੇ ਭਰਮੁ ਚੁਕਾਇਆ ॥੬॥

بیمُہتاجُ بیئنّتُ اپارا ـــ ---- ਬੇਮੁਹਤਾਜੁ ਬੇਅੰਤੁ ਅਪਾਰਾ ॥

سچِ پتیجےَ کرݨیہارا ـــ7ـــ ---- ਸਚਿ ਪਤੀਜੈ ਕਰਣੈਹਾਰਾ ॥੭॥

نانک بھُولے گُرُ سمجھاوےَ ـــ ---- ਨਾਨਕ ਭੂਲੇ ਗੁਰੁ ਸਮਝਾਵੈ ॥

ایکُ دِکھاوےَ ساچِ ٹِکاوےَ ـــ8ـــ6ـــ ---- ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥

بسنّتُ مہلا[1] 1 ـــ | 1. محلا۔ ---- ਬਸੰਤੁ ਮਹਲਾ ੧ ॥

آپے بھورا پھُول بیلِ ـــ ---- ਆਪੇ ਭਵਰਾ ਫੂਲ ਬੇਲਿ ॥

آپے سنّگتِ مِیت میلِ ـــ1ـــ ---- ਆਪੇ ਸੰਗਤਿ ਮੀਤ ਮੇਲਿ ॥੧॥

اَیسی بھورا باسُ لے ـــ ---- ਐਸੀ ਭਵਰਾ ਬਾਸੁ ਲੇ ॥

ترور پھُولے بن ہرے ـــ1ـــ رہاءُ ـــ ---- ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥

آپے کولا کنّتُ آپِ --	----	ਆਪੇ ਕਵਲਾ ਕੰਤੁ ਆਪਿ ॥
آپے راوے سبدِ تھاپِ --2--	----	ਆਪੇ ਰਾਵੇ ਸਬਦਿ ਥਾਪਿ ॥੨॥
آپے بچھرُو گئُو کھیرُ --	----	ਆਪੇ ਬਛਰੂ ਗਊ ਖੀਰੁ ॥
آپے منّدرُ تھنّمُہ سرِیرُ --3--	----	ਆਪੇ ਮੰਦਰੁ ਥੰਮ੍ਹ ਸਰੀਰੁ ॥੩॥
آپے کرنٹی کرنٹہارُ --	----	ਆਪੇ ਕਰਣੀ ਕਰਣਹਾਰੁ ॥
آپے گُرمُکھِ کرِبیچارُ --4--	----	ਆਪੇ ਗੁਰਮੁਖਿ ਕਰਿ ਬੀਚਾਰੁ ॥੪॥
تُو کرِ کرِ دیکھہِ کرنٹہارُ --	----	ਤੂ ਕਰਿ ਕਰਿ ਦੇਖਹਿ ਕਰਣਹਾਰੁ ॥
جوتِ جیء اسنّکھ دےءِ ادھارُ --5--	----	ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥
تُو سرُ ساگرُ گُنٹ گہِیرُ --	----	ਤੂ ਸਰੁ ਸਾਗਰੁ ਗੁਣ ਗਹੀਰੁ ॥
تُو اکُل نِرنّجنُ پرم ہِیرُ --6--	----	ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥
تُو آپے کرتا کرنٹ جوگُ --	----	ਤੂ ਆਪੇ ਕਰਤਾ ਕਰਣ ਜੋਗੁ ॥
نِہکیولُ راجن سُکھی لوگُ --7--	----	ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥
نانک دھّراپے ہرِ نام سُیادِ --	----	ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥
بِنُ ہرِ گُر پرِّیتم جنمُ بادِ --8--7--	----	ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥
بسنّتُ ہِنّڈولُ مہلا[1] 1 گھرُ 2 | محلا[1]-	----	ਬਸੰਤੁ ਹਿੰਡੋਲੁ ਮਹਲਾ ੧ ਘਰੁ ੨
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
نءُ ست چئُدہ تِین چارِ کرِ مہلتِ[1] چارِ بہالی -- | محلتِ[1]-	----	ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥

چارے دِیوے چہُ ہتھِ دِیۓ
ایکا ایکا واری --1--

ਚਾਰੇ ਦੀਵੇ ਚਹੁ ਹਥਿ ਦੀਏ
ਏਕਾ ਏਕਾ ਵਾਰੀ ॥੧॥

مِہروان مدھُسُودن مادھَو
اَیسی سکتِ تُمّہاری --1-- رہاءُ --

ਮਿਹਰਵਾਨ ਮਧੁਸੂਦਨ ਮਾਧੌ
ਐਸੀ ਸਕਤਿ ਤੁਮ੍ਹਾਰੀ ॥੧॥ ਰਹਾਉ ॥

گھرِ گھرِ لسکرُ[1] پاوکُ تیرا
دھرمُ کرے سِکداری -- | [1]لشکر-

ਘਰਿ ਘਰਿ ਲਸਕਰੁ ਪਾਵਕੁ ਤੇਰਾ
ਧਰਮੁ ਕਰੇ ਸਿਕਦਾਰੀ ॥

دھرتی دیگ ملےَ اِک ویرا
بھاگُ تیرا بھنڈّاری --2--

ਧਰਤੀ ਦੇਗ ਮਿਲੈ ਇਕ ਵੇਰਾ
ਭਾਗੁ ਤੇਰਾ ਭੰਡਾਰੀ ॥੨॥

نا سابُورُ[1] ہووےَ پھِرِ منّگےَ
نارُدُ کرے کھُیاری[2] -- | [1]صابُور- [2]خُیاری-

ਨਾ ਸਾਬੂਰੁ ਹੋਵੈ ਫਿਰਿ ਮੰਗੈ
ਨਾਰਦੁ ਕਰੇ ਖੁਆਰੀ ॥

لبُ اودھیرا بنّدِیکھانا[1]
اَئُگنڑ پیرِ لُہاری --3-- | [1]بنّدِیخانا-

ਲਬੁ ਅਧੇਰਾ ਬੰਦੀਖਾਨਾ
ਅਉਗਣ ਪੈਰਿ ਲੁਹਾਰੀ ॥੩॥

پُونّجی مار پوےَ نِت مُدگر
پاپُ کرے کوٹواری[1] -- | [1]کوٹواری-
Page# [1191]
ਪੂੰਜੀ ਮਾਰ ਪਵੈ ਨਿਤ ਮੁਦਗਰ
ਪਾਪੁ ਕਰੇ ਕੋਟਵਾਰੀ ॥

بھاوےَ چنّگا بھاوےَ منّدا
جَیسی ندرِ تُمّہاری --4--

ਭਾਵੈ ਚੰਗਾ ਭਾਵੈ ਮੰਦਾ
ਜੈਸੀ ਨਦਰਿ ਤੁਮ੍ਹਾਰੀ ॥੪॥

آدِ پُرکھ کءُ الہُ کہِیۓَ
سیکھاں آئی واری --

ਆਦਿ ਪੁਰਖ ਕਉ ਅਲਹੁ ਕਹੀਐ
ਸੇਖਾਂ ਆਈ ਵਾਰੀ ॥

دیول دیوِتیا کرُ لاگا
اَیسی کِیرتِ چالی --5--

ਦੇਵਲ ਦੇਵਤਿਆ ਕਰੁ ਲਾਗਾ
ਐਸੀ ਕੀਰਤਿ ਚਾਲੀ ॥੫॥

کُوجا بانْگ نِواج[1] مُسلا[2]
نِیل رُوپ بنواری -- | [1]نِواز- [2]مُصلا-

ਕੂਜਾ ਬਾਂਗ ਨਿਵਾਜ ਮੁਸਲਾ
ਨੀਲ ਰੂਪ ਬਨਵਾਰੀ ॥

گھرِ گھرِ مِیا سبھناں جِیا
بولی اور تُماری --6--

ਘਰਿ ਘਰਿ ਮੀਆ ਸਭਨਾਂ ਜੀਆ
ਬੋਲੀ ਅਵਰ ਤੁਮਾਰੀ ॥੬॥

جے تُو مِیر مہِیپتِ ساہِبُ[1]
کُدرتِ[2] کئُݨ ہماری -- | [1]صاحِبُ- [2]قُدرتِ-

ਜੇ ਤੂ ਮੀਰ ਮਹੀਪਤਿ ਸਾਹਿਬੁ
ਕੁਦਰਤਿ ਕਉਣ ਹਮਾਰੀ ॥

چارے کُنّٹ سلامُ کرہگے
گھرِ گھرِ سِپھتِ[1] تُمّہاری --7-- | [1]صِفتِ-

ਚਾਰੇ ਕੁੰਟ ਸਲਾਮੁ ਕਰਹਿਗੇ
ਘਰਿ ਘਰਿ ਸਿਫਤਿ ਤੁਮ੍ਹਾਰੀ ॥੭॥

تیرتھ سِنمّرِتِ پُنّن دان
کِچھُ لاہا ملےَ دِہاڑی --

ਤੀਰਥ ਸਿੰਮ੍ਰਿਤਿ ਪੁੰਨ ਦਾਨ
ਕਿਛੁ ਲਾਹਾ ਮਿਲੈ ਦਿਹਾੜੀ ॥

نانکُ نامُ ملےَ وڈِیائی
میکا گھڑی سمّہالی --8--1--8--

ਨਾਨਕ ਨਾਮੁ ਮਿਲੈ ਵਡਿਆਈ
ਮੇਕਾ ਘੜੀ ਸਮ੍ਹਾਲੀ ॥੮॥੧॥੮॥

بسنّتُ ہِنّڈولُ گھرُ 2 مہلا[1] 4 | [1]محلا-

ਬਸੰਤੁ ਹਿੰਡੋਲੁ ਘਰੁ ੨ ਮਹਲਾ ੪

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

کانْئِیا نگرِ اِکُ بالکُ وسِیا
کھِنُ پلُ تھِرُ ن رہائی --

ਕਾਂਇਆ ਨਗਰਿ ਇਕੁ ਬਾਲਕੁ ਵਸਿਆ
ਖਿਨੁ ਪਲੁ ਥਿਰੁ ਨ ਰਹਾਈ ॥

اِنِکَ اُپاوَ جتن کرِ تھاکے بارنّ بار بھرمائی --1--	----	ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥
میرے ٹھاکُر بالکُ اِکتُ گھرِ آنُ --	----	ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥
ستِگُرُ ملےَ ت پوُرا پائیئےَ بھجُ رام نامُ نِیسانُ[1] --1-- رہاءُ -- |	----	ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥
[1]نِیشانُ-		
اِہُ مِرتکُ مڑا سرِیرُ ہےَ سبھُ جگُ جِتُ رام نامُ نہی وسِیا --	----	ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥
رام نامُ گرِ اُدکُ چُیائِیا پھِرِ ہرِیا ہویا رسِیا --2--	----	ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥
مےَ نِرکھت نِرکھت سرِیرُ سبھُ کھوجِیا اِکُ گُرمُکھِ چلتُ دِکھائِیا --	----	ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥
باہرُ کھوجِ مُۓ سبھِ ساکت ہرِ گُرمتی گھرِ پائِیا --3--	----	ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥
دِینا دِین دئِیال بھۓ ہےَ جِءُ کرِسنُ بِدرُ گھرِ آئِیا --	----	ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰੁ ਘਰਿ ਆਇਆ ॥
مِلِئو سُداما بھاونی دھارِ سبھُ کِچھُ آگےَ دالدُ بھنّجِ سمائِیا --4--	----	ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥

رام نام کی پَیج وڈیری میرے ٹھاکُرِ آپ رکھائی ۔۔	----	ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥
جے سبھِ ساکت کرہِ بکھِیلی[1] اِک رتی تِلُ ن گھٹائی ۔۔5۔۔ | [1]بخیلی۔	----	ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥
جن کی اُستتِ ہےَ رام ناما دہ دِس سوبھا پائی ۔۔	----	ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥
نِنّدکُ ساکتُ کھوِ ن سکےَ تِلُ اپنےَ گھرِ لُوکی لائی ۔۔6۔۔	----	ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥
جن کءُ جنُ مِلِ سوبھا پاوےَ گُنڑ مہِ گُنڑ پرگاسا ۔۔	----	ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥
میرے ٹھاکُر کے جن پرِّیتم پِیارے جو ہووہِ داسنِ داسا ۔۔7۔۔	----	ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥
آپے جلُ اپرنّپرُ کرتا آپے میلِ مِلاوےَ ۔۔	----	ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥
نانک گُرمُکھِ سہجِ مِلائے جِءُ جلُ جلہِ سماوےَ ۔۔8۔۔1۔۔9۔۔	----	ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥
بسنّتُ مہلا[1] 5 گھرُ 1 دُتُکِیا | [1]محلا۔	----	ਬਸੰਤੁ ਮਹਲਾ ੫ ਘਰੁ ੧ ਦੁਤੁਕੀਆ
ੴ ستِگُر پرّسادِ ۔۔	Page# [1192]	ੴ ਸਤਿਗੁਰ ਪ੍ਰਸਾਦਿ ॥
سُنِڑ ساکھی من جپ پِیار ۔۔	----	ਸੁਣਿ ਸਾਖੀ ਮਨ ਜਪਿ ਪਿਆਰ ॥

اجاملُ اُدھریا کہِ ایک بار --	----	ਅਜਾਮਲੁ ਉਧਰਿਆ ਕਹਿ ਏਕ ਬਾਰ ॥
بالمیکےَ ہویا سادھسنّگُ --	----	ਬਾਲਮੀਕੈ ਹੋਆ ਸਾਧਸੰਗੁ ॥
دھرُو کءُ مِلیا ہرِ نِسنّگ --1--	----	ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥
تیرِیا سنّتا جاچءُ چرن رین --	----	ਤੇਰਿਆ ਸੰਤਾ ਜਾਚਉ ਚਰਨ ਰੇਨ ॥
لے مستکِ لاوءُ کرِ کرِّپا دین --1-- رہاءُ --	----	ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥
گنِکا اُدھری ہرِ کہےَ توت --	----	ਗਨਿਕਾ ਉਧਰੀ ਹਰਿ ਕਹੈ ਤੋਤ ॥
گجِنّدرّ دھیائِئو ہرِ کیئو موکھ --	----	ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥
بِپرّ سُدامے دالدُ بھنّج --	----	ਬਿਪ੍ਰ ਸੁਦਾਮੇ ਦਾਲਦੁ ਭੰਜ ॥
رے من تُو بھی بھجُ گوبِنّد --2--	----	ਰੇ ਮਨ ਤੂ ਭੀ ਭਜੁ ਗੋਬਿੰਦ ॥੨॥
بدھِکُ اُدھارِئو کھمِ پرّہار --	----	ਬਧਿਕੁ ਉਧਾਰਿਓ ਖਮਿ ਪ੍ਰਹਾਰ ॥
کُبجا اُدھری انّگسٹ دھار --	----	ਕੁਬਿਜਾ ਉਧਰੀ ਅੰਗੁਸਟ ਧਾਰ ॥
بِدرُ اُدھارِئو داست بھاءِ --	----	ਬਿਦਰੁ ਉਧਾਰਿਓ ਦਾਸਤ ਭਾਇ ॥
رے من تُو بھی ہرِ دھیاءِ --3--	----	ਰੇ ਮਨ ਤੂ ਭੀ ਹਰਿ ਧਿਆਇ ॥੩॥
پرّہلاد رکھی ہرِ پیَج آپ --	----	ਪ੍ਰਹਲਾਦ ਰਖੀ ਹਰਿ ਪੈਜ ਆਪ ॥
بسترّ چھینت درّوپتی رکھی لاج --	----	ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥
جِنِ جِن سیوِیا انّت بار --	----	ਜਿਨਿ ਜਿਨਿ ਸੇਵਿਆ ਅੰਤ ਬਾਰ ॥
رے من سیوِ تُو پرہِ پار --4--	----	ਰੇ ਮਨ ਸੇਵਿ ਤੂ ਪਰਹਿ ਪਾਰ ॥੪॥
دھنّنےَ سیوِیا بال بُدھِ --	----	ਧੰਨੈ ਸੇਵਿਆ ਬਾਲ ਬੁਧਿ ॥

ترِلوچن گُر مِل بھئی سِدھِ --	----	ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥
بینٹی کۓ گُرِ کیِئو پرّگاسُ --	----	ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥
رے من تُو بھی ہوہِ داسُ --5--	----	ਰੇ ਮਨ ਤੂ ਭੀ ਹੋਹਿ ਦਾਸੁ ॥੫॥
جَیدیو تیاگِئو اہنّمیو --	----	ਜੈਦੇਵ ਤਿਆਗਿਓ ਅਹੰਮੇਵ ॥
نائی اُدھرِئو سَینُ سیو --	----	ਨਾਈ ਉਧਰਿਓ ਸੈਨੁ ਸੇਵ ॥
منُ ڈِیگِ ن ڈولے کہُوںّ جاءِ --	----	ਮਨੁ ਡੀਗਿ ਨ ਡੋਲੈ ਕਹੂੰ ਜਾਇ ॥
من تُو بھی ترسہِ سرنِٹ پاءِ --6--	----	ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥
جِہ انُگرہُ ٹھاکُرِ کیِئو آپِ --	----	ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥
سے تَیں لینے بھگت راکھِ --	----	ਸੇ ਤੈਂ ਲੀਨੇ ਭਗਤ ਰਾਖਿ ॥
تِن کا گُنٹ اوگنٹ ن بیچارِئو کوءِ --	----	ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥
اِہ بِدھِ دیکھِ منُ لگا سیو --7--	----	ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥
کبیرِ دھیائِئو ایک رنّگ --	----	ਕਬੀਰਿ ਧਿਆਇਓ ਏਕ ਰੰਗ ॥
نامدیو ہرِ جیءُ بسہِ سنّگِ --	----	ਨਾਮਦੇਵ ਹਰਿ ਜੀਉ ਬਸਹਿ ਸੰਗਿ ॥
روِداس دھیاۓ پرّبھ انُوپ --	----	ਰਵਿਦਾਸ ਧਿਆਏ ਪ੍ਰਭ ਅਨੂਪ ॥
گُر نانک دیو گووِنّد رُوپ --8--1--	----	ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥
بسنّتُ مہلا[1] 5 -- | [1]محلا-	----	ਬਸੰਤੁ ਮਹਲਾ ੫ ॥
انِک جنم بھرمے جونِ ماہِ --	----	ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥
ہرِ سمرن بِنُ نرکِ پاہِ --	----	ਹਰਿ ਸਿਮਰਨ ਬਿਨੁ ਨਰਕਿ ਪਾਹਿ ॥
بھگتِ بِہُونا کھنڈّ کھنڈّ --	----	ਭਗਤਿ ਬਿਹੂਨਾ ਖੰਡ ਖੰਡ ॥

بِنُ بُوجھے جمُ دیت ڈنّڈ --1--	----	ਬਿਨੁ ਬੂਝੇ ਜਮੁ ਦੇਤ ਡੰਡ ॥੧॥
گوِبنّد بھجہُ میرے سدا مِیت --	----	ਗੋਬਿੰਦ ਭਜਹੁ ਮੇਰੇ ਸਦਾ ਮੀਤ ॥
ساچ سبد کرِ سدا پرِیتِ --1-- رہاءُ --	----	ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥
سنّتوکھُ ن آوت کہُونّ کاج --	----	ਸੰਤੋਖੁ ਨ ਆਵਤ ਕਹੂੰ ਕਾਜ ॥
دھُونّم بادر سبھِ مائِیا ساج --	----	ਧੂੰਮ ਬਾਦਰ ਸਭਿ ਮਾਇਆ ਸਾਜ ॥
پاپ کرنّتوَ نہ سنّگاءِ --	----	ਪਾਪ ਕਰੰਤੌ ਨਹ ਸੰਗਾਇ ॥
بِکھُ کا ماتا آوےَ جاءِ --2--	----	ਬਿਖੁ ਕਾ ਮਾਤਾ ਆਵੈ ਜਾਇ ॥੨॥
ہءُ ہءُ کرت بدھے بِکار --	----	ਹਉ ਹਉ ਕਰਤ ਬਧੇ ਬਿਕਾਰ ॥
موہ لوبھ ڈُوبَو سنّسار --	----	ਮੋਹ ਲੋਭ ਡੂਬੌ ਸੰਸਾਰ ॥
کامِ کرودھِ منُ وسِ کِیِیا --	----	ਕਾਮਿ ਕ੍ਰੋਧਿ ਮਨੁ ਵਸਿ ਕੀਆ ॥
سُپنےَ نامُ ن ہرِ لِیِیا --3--	----	ਸੁਪਨੈ ਨਾਮੁ ਨ ਹਰਿ ਲੀਆ ॥੩॥
کب ہی راجا کب منّگنہارُ --	----	ਕਬ ਹੀ ਰਾਜਾ ਕਬ ਮੰਗਨਹਾਰੁ ॥
دُوکھ سُوکھ بادھَو سنّسار --	----	ਦੂਖ ਸੂਖ ਬਾਧੌ ਸੰਸਾਰ ॥
من اُدھرنْ کا ساجُ ناہِ --	----	ਮਨ ਉਧਰਣ ਕਾ ਸਾਜੁ ਨਾਹਿ ॥
پاپ بنّدھن نِت پئُت جاہِ --4--	----	ਪਾਪ ਬੰਧਨ ਨਿਤ ਪਉਤ ਜਾਹਿ ॥੪॥
اِیٹھ مِیت کوئُو سکھا ناہِ --	----	ਈਠ ਮੀਤ ਕੋਊ ਸਖਾ ਨਾਹਿ ॥
آپ بِیجِ آپے ہی کھانْہِ --	----	ਆਪਿ ਬੀਜਿ ਆਪੇ ਹੀ ਖਾਂਹਿ ॥
جا کےَ کِینّھےَ ہوت بِکار --	----	ਜਾ ਕੈ ਕੀਨੑੈ ਹੋਤ ਬਿਕਾਰ ॥
سے چھوڈِ چلِیا کھِن مہِ گوار --5--	Page# [1193]	ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥

ماۓیا موہِ بہُ بھرمِیا --	----	ਮਾਇਆ ਮੋਹਿ ਬਹੁ ਭਰਮਿਆ ॥
کِرت ریکھ کرِ کرمِیا --	----	ਕਿਰਤ ਰੇਖ ਕਰਿ ਕਰਮਿਆ ॥
کرݨہارُ الِپتُ آپِ --	----	ਕਰਣੈਹਾਰੁ ਅਲਿਪਤੁ ਆਪਿ ॥
نہی لیپُ پ٘ربھ پُنّن پاپِ --6--	----	ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥
راکھِ لیہُ گوبِنّد دئِیال --	----	ਰਾਖਿ ਲੇਹੁ ਗੋਬਿੰਦ ਦਇਆਲ ॥
تیری سرݨِ پُورن ک٘رِپال --	----	ਤੇਰੀ ਸਰਣਿ ਪੂਰਨ ਕ੍ਰਿਪਾਲ ॥
تُجھ بِنُ دُوجا نہی ٹھاءُ --	----	ਤੁਝ ਬਿਨੁ ਦੂਜਾ ਨਹੀ ਠਾਉ ॥
کرِ کرپا پ٘ربھ دیہُ ناءُ --7--	----	ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥
تُو کرتا تُو کرݨہارُ --	----	ਤੂ ਕਰਤਾ ਤੂ ਕਰਣਹਾਰੁ ॥
تُو اُوچا تُو بہُ اپارُ --	----	ਤੂ ਊਚਾ ਤੂ ਬਹੁ ਅਪਾਰੁ ॥
کرِ کرپا لڑِ لیہُ لاءِ --	----	ਕਰਿ ਕਿਰਪਾ ਲੜਿ ਲੇਹੁ ਲਾਇ ॥
نانک داس پ٘ربھ کی سرݨاءِ --8--2--	----	ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥
بسنّت کی وار مہلُ[1] 5 | محلُ[1]-	----	ਬਸੰਤ ਕੀ ਵਾਰ ਮਹਲੁ ੫
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
ہرِ کا نامُ دھِیاءِ کےَ ہوہُ ہریا بھائی --	----	ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
کرمِ لِکھنّتےَ پائیۓَ اِہ رُتِ سُہائی --	----	ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥

وݨُ ترِݨُ ترِبھوݨُ مئُلیا انمّرِت پھلُ پائی --	----	ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥
مِل سادھو سُکھُ اُوپجےَ لبّھی سبھ چھائی --	----	ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥
نانکُ سِمرےَ ایکُ نامُ پھرِ بہُڑِ ن دھائی --1--	----	ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥
پنّجے بدھے مہابلی کرِ سچا ڈھویا --	----	ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
آپݨے چرݨ جپائیئنُ وِچ دئیُ کھڑویا --	----	ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
روگ سوگ سبھِ مِٹِ گئے نِت نوا نِرویا --	----	ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
دِنُ ریݨِ نامُ دھِیائِدا پھرِ پاءِ ن مویا --	----	ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
جِس تے اُپجیا نانکا سوئی پھرِ ہویا --2--	----	ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥
کِتھہُ اُپجےَ کہ رہےَ کہ ماہِ سماوےَ --	----	ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥

جی ء جنّت سبھِ کھسم[1] کے کئُڑُ کیمتِ[2] پاوےَ --	[1]خصم- [2]قیمتِ-	----	ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥
کہنِ دھیائِنِ سُنٹنِ نِت سے بھگت سُہاوےَ --	----	ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥
اگمُ اگوچرُ ساہِبو[1] دُوسرُ لوےَ ن لاوےَ --	[1]صاحِبو-	----	ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥
سچُ پُورےَ گرِ اُپدیسِیا نانکُ سُٹاوےَ --3--1--	----	ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥
بسنّتُ باٹی بھگتاں کی --	----	ਬਸੰਤੁ ਬਾਣੀ ਭਗਤਾਂ ਕੀ ॥
کبِیر جی گھرُ 1	----	ਕਬੀਰ ਜੀ ਘਰੁ ੧
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
مئُلی دھرتی مئُلِیا اکاسُ --	----	ਮਉਲੀ ਧਰਤੀ ਮਉਲਿਆ ਅਕਾਸੁ ॥
گھٹِ گھٹِ مئُلِیا آتم پ٘رگاسُ --1--	----	ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
راجا رامُ مئُلِیا انت بھاءِ --	----	ਰਾਜਾ ਰਾਮੁ ਮਉਲਿਆ ਅਨਤ ਭਾਇ ॥
جہ دیکھءُ تہ رہِیا سماءِ --1-- رہاءُ --	----	ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
دُتِیا مئُلے چارِ بید --	----	ਦੁਤੀਆ ਮਉਲੇ ਚਾਰਿ ਬੇਦ ॥
سِنّ٘رِتِ مئُلی سِءُ کتیب --2--	----	ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
سنّکرُ مئُلِئو جوگ دھِیان --	----	ਸੰਕਰੁ ਮਉਲਿਓ ਜੋਗ ਧਿਆਨ ॥
کبِیر کو سُیامی سبھ سمان --3--1--	----	ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥

پنّڈِت جن ماتے پڑھِ پُران --	----	ਪੰਡਿਤ ਜਨ ਮਾਤੇ ਪੜ੍ਹਿ ਪੁਰਾਨ ॥
جوگی ماتے جوگ دھِیان --	----	ਜੋਗੀ ਮਾਤੇ ਜੋਗ ਧਿਆਨ ॥
سنِّیاسی ماتے اہنّمیو --	----	ਸੰਨਿਆਸੀ ਮਾਤੇ ਅਹੰਮੇਵ ॥
تپسی ماتے تپ کےَ بھیو --1--	----	ਤਪਸੀ ਮਾਤੇ ਤਪ ਕੈ ਭੇਵ ॥੧॥
سبھ مد ماتے کوئُو ن جاگ --	----	ਸਭ ਮਦ ਮਾਤੇ ਕੋਊ ਨ ਜਾਗ ॥
سنّگ ہی چور گھرُ مُسن لاگ --1-- رہاءُ --	----	ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
جاگےَ سُکدےءُ ارُ اکُورُ --	----	ਜਾਗੈ ਸੁਕਦੇਉ ਅਰੁ ਅਕੂਰੁ ॥
ہنْونّتُ جاگےَ دھرِ لنّکُورُ --	----	ਹਣਵੰਤੁ ਜਾਗੈ ਧਰਿ ਲੰਕੂਰੁ ॥
سنّکرُ جاگےَ چرن سیو --	Page# [1194]	ਸੰਕਰੁ ਜਾਗੈ ਚਰਨ ਸੇਵ ॥
کلِ جاگے ناما جیدیو --2--	----	ਕਲਿ ਜਾਗੇ ਨਾਮਾ ਜੈਦੇਵ ॥੨॥
جاگت سووت بہُ پ٘رکار --	----	ਜਾਗਤ ਸੋਵਤ ਬਹੁ ਪ੍ਰਕਾਰ ॥
گُرمُکھِ جاگےَ سوئی سارُ --	----	ਗੁਰਮੁਖਿ ਜਾਗੈ ਸੋਈ ਸਾਰੁ ॥
اِس دیہی کے ادھِک کام --	----	ਇਸੁ ਦੇਹੀ ਕੇ ਅਧਿਕ ਕਾਮ ॥
کہِ کبیر بھجِ رام نام --3--2--	----	ਕਹਿ ਕਬੀਰ ਭਜਿ ਰਾਮ ਨਾਮ ॥੩॥੨॥
جوءِ کھسمُ[1] ہے جائِیا -- | [1]خصم	----	ਜੋਇ ਖਸਮੁ ਹੈ ਜਾਇਆ ॥
پُوتِ باپُ کھیلائِیا --	----	ਪੂਤਿ ਬਾਪੁ ਖੇਲਾਇਆ ॥
بِنُ س٘روݨا کھیرُ پِلائِیا --1--	----	ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥
دیکھہُ لوگا کلِ کو بھاءُ --	----	ਦੇਖਹੁ ਲੋਗਾ ਕਲਿ ਕੋ ਭਾਉ ॥

سُتِ مُکلائی اپنی ماءُ --1-- رہاءُ --	----	ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥
پگا بِنُ ہُرِییا مارتا --	----	ਪਗਾ ਬਿਨੁ ਹੁਰੀਆ ਮਾਰਤਾ ॥
بدنے بِنُ کھِر کھِر ہاستا --	----	ਬਦਨੈ ਬਿਨੁ ਖਿਰ ਖਿਰ ਹਾਸਤਾ ॥
نِدّرا بِنُ نرُ پے سووے --	----	ਨਿਦ੍ਰਾ ਬਿਨੁ ਨਰੁ ਪੈ ਸੋਵੈ ॥
بِنُ باسن کھِیرُ بِلووے --2--	----	ਬਿਨੁ ਬਾਸਨ ਖੀਰੁ ਬਿਲੋਵੈ ॥੨॥
بِنُ استھن گئُو لویری --	----	ਬਿਨੁ ਅਸਥਨ ਗਊ ਲਵੇਰੀ ॥
پَیڈّے بِنُ باٹ گھنیری --	----	ਪੈਡੇ ਬਿਨੁ ਬਾਟ ਘਨੇਰੀ ॥
بِنُ ستِگُر باٹ ن پائی --	----	ਬਿਨੁ ਸਤਿਗੁਰ ਬਾਟ ਨ ਪਾਈ ॥
کہُ کبِیر سمجھائی --3--3--	----	ਕਹੁ ਕਬੀਰ ਸਮਝਾਈ ॥੩॥੩॥
پّرہلاد پٹھائے پڑّن سال --	----	ਪ੍ਰਹਲਾਦ ਪਠਾਏ ਪੜਨ ਸਾਲ ॥
سنّگِ سکھا بہُ لیئے بال --	----	ਸੰਗਿ ਸਖਾ ਬਹੁ ਲੀਏ ਬਾਲ ॥
مو کءُ کہا پڑّہاوسِ آل جال --	----	ਮੋ ਕਉ ਕਹਾ ਪੜ੍ਹਾਵਸਿ ਆਲ ਜਾਲ ॥
میری پٹِییا لِکھِ دیہُ سّری گوپال[1] --1-- | گوپال[1]-	----	ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥
نہی چھوڈّءُ رے بابا رام نام --	----	ਨਹੀ ਛੋਡਉ ਰੇ ਬਾਬਾ ਰਾਮ ਨਾਮ ॥
میرو اُر پڑّہن سِءُ نہی کامُ --1-- رہاءُ --	----	ਮੇਰੋ ਅਉਰ ਪੜ੍ਨ ਸਿਉ ਨਹੀ ਕਾਮੁ ॥੧॥ ਰਹਾਉ ॥
سنڈّے مرکےَ کہِئو جاءِ --	----	ਸੰਡੈ ਮਰਕੈ ਕਹਿਓ ਜਾਇ ॥
پّرہلاد بُلائے بیگِ دھاءِ --	----	ਪ੍ਰਹਲਾਦ ਬੁਲਾਏ ਬੇਗਿ ਧਾਇ ॥

تُو رام کہن کی چھوڈُ بانِ --	----	ਤੂ ਰਾਮ ਕਹਨ ਕੀ ਛੋਡੁ ਬਾਨਿ ॥
تُجھُ تُرتُ چھڈاﺅُ میرو کہئو مانِ --2--	----	ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
مو کءُ کہا ستاوہُ بار بار --	----	ਮੋ ਕਉ ਕਹਾ ਸਤਾਵਹੁ ਬਾਰ ਬਾਰ ॥
پّربھِ جل تھل گِرِ کیئے پہار --	----	ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
اِکُ رامُ ن چھوڈءُ گُرہِ گارِ --	----	ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
مو کءُ گھالِ جارِ بھاوے مارِ ڈارِ --3--	----	ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
کاڈھِ کھڑگُ کوپِئو رِساءِ --	----	ਕਾਢਿ ਖੜਗੁ ਕੋਪਿਓ ਰਿਸਾਇ ॥
تُجھ راکھنہارو موہِ بتاءِ --	----	ਤੁਝ ਰਾਖਨਹਾਰੋ ਮੋਹਿ ਬਤਾਇ ॥
پّربھ تھنّبھ تے نکسے کےَ بِستھار --	----	ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
ہرناکھسُ چھیدِئو نکھ بِدار --4--	----	ਹਰਨਾਖਸੁ ਛੇਦਿਓ ਨਖ ਬਿਦਾਰ ॥੪॥
اوءِ پرم پُرکھ دیوادھِ دیو --	----	ਓਇ ਪਰਮ ਪੁਰਖ ਦੇਵਾਧਿ ਦੇਵ ॥
بھگتِ ہیتِ نرسِنّگھ بھیو --	----	ਭਗਤਿ ਹੇਤਿ ਨਰਸਿੰਘ ਭੇਵ ॥
کہِ کبیر کو لکھےَ ن پار --	----	ਕਹਿ ਕਬੀਰ ਕੋ ਲਖੈ ਨ ਪਾਰ ॥
پّرہلاد اُدھارے انِکَ بار --5--4--	----	ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
اِسُ تن من مدھے مدن چور --	----	ਇਸੁ ਤਨ ਮਨ ਮਧੇ ਮਦਨ ਚੋਰ ॥
جِنِ گیان رتنُ ہِرِ لین مور --	----	ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥
مےَ اناتھُ پّربھ کہءُ کاہِ --	----	ਮੈ ਅਨਾਥੁ ਪ੍ਰਭ ਕਹਉ ਕਾਹਿ ॥
کو کو ن بگوتو مےَ کو آہِ --1--	----	ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥

مادھ ءُ دارُن دُکھُ سہِئو ن جاءِ --	----	ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥
میرو چپل بُدھِ سِ ءُ کہا بساءِ --1-- رہاءُ --	----	ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥
سنک سننّدن سِو سُکادِ --	----	ਸਨਕ ਸਨੰਦਨ ਸਿਵ ਸੁਕਾਦਿ ॥
نابھِ کمل جانے بّرہمادِ --	----	ਨਾਭਿ ਕਮਲ ਜਾਨੇ ਬ੍ਰਹਮਾਦਿ ॥
کبِ جن جوگی جٹادھارِ --	----	ਕਬਿ ਜਨ ਜੋਗੀ ਜਟਾਧਾਰਿ ॥
سبھ آپن اَُسر چلے سارِ --2--	----	ਸਭ ਆਪਨ ਅਉਸਰ ਚਲੇ ਸਾਰਿ ॥੨॥
تُو اتھاہُ موہِ تھاہ ناہِ --	----	ਤੂ ਅਥਾਹੁ ਮੋਹਿ ਥਾਹ ਨਾਹਿ ॥
پّربھ دینا ناتھ دُکھُ کہ ءُ کاہِ --	----	ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥
مورو جنم مرن دُکھُ آتھِ دھیر --	----	ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥
سُکھ ساگر گُن رءُ کبیر --3--5--	----	ਸੁਖ ਸਾਗਰ ਗੁਨ ਰਉ ਕਬੀਰ ॥੩॥੫॥
نائِکُ ایکُ بنجارے پاچ --	----	ਨਾਇਕੁ ਏਕੁ ਬਨਜਾਰੇ ਪਾਚ ॥
بردھ پچیسک سنّگُ کاچ --	----	ਬਰਧ ਪਚੀਸਕ ਸੰਗੁ ਕਾਚ ॥
ن ءُ بہِیا دس گوَنِ آہِ --	----	ਨਉ ਬਹੀਆ ਦਸ ਗੋਨਿ ਆਹਿ ॥
کسنِ بہترِ لاگی تاہِ --1--	----	ਕਸਨਿ ਬਹਤਰਿ ਲਾਗੀ ਤਾਹਿ ॥੧॥
موہِ اَیسے بنّج سِ ءُ نہین کاجُ --	----	ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
جِہ گھٹےَ مُولُ نِت بڈھےَ بِیاجُ -- رہاءُ --	----	ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
سات سُوت مِلِ بنّجُ کین --	Page# [1195]	ਸਾਤ ਸੂਤ ਮਿਲਿ ਬਨਜੁ ਕੀਨ ॥

کرم بھاونی سنّگ لِین --	ਕਰਮ ਭਾਵਨੀ ਸੰਗ ਲੀਨ ॥
تِین جگاتی کرت رارِ --	ਤੀਨਿ ਜਗਾਤੀ ਕਰਤ ਰਾਰਿ ॥
چلو بنجارا ہاتھ جھارِ --2--	ਚਲੋ ਬਨਜਾਰਾ ਹਾਥ ਝਾਰਿ ॥੨॥
پُونّجی ہِرانی بنجُ ٹُوٹ --	ਪੂੰਜੀ ਹਿਰਾਨੀ ਬਨਜੁ ਟੂਟ ॥
دہ دِس ٹانڈو گئِیو پھُوٹِ --	ਦਹ ਦਿਸ ਟਾਂਡੋ ਗਇਓ ਫੂਟਿ ॥
کہِ کبِیر من سرسی کاج --	ਕਹਿ ਕਬੀਰ ਮਨ ਸਰਸੀ ਕਾਜ ॥
سہج سمانو ت بھرم بھاج --3--6--	ਸਹਜ ਸਮਾਨੋ ਤ ਭਰਮ ਭਾਜ ॥੩॥੬॥
بسنّتُ ہِنڈولُ گھرُ 2	ਬਸੰਤੁ ਹਿੰਡੋਲੁ ਘਰੁ ੨
ੴ ستِگُر پ٘رسادِ --	ੴ ਸਤਿਗੁਰ ਪ੍ਰਸਾਦਿ ॥
ماتا جُوٹھی پِتا بھی جُوٹھا جُوٹھے ہی پھل لاگے --	ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
آوہِ جُوٹھے جاہِ بھی جُوٹھے جُوٹھے مرہِ ابھاگے --1--	ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
کہُ پنّڈِت سُوچا کونُ ٹھاءُ --	ਕਹੁ ਪੰਡਿਤ ਸੂਚਾ ਕਵਨੁ ਠਾਉ ॥
جہاں بَیسِ ہءُ بھوجنُ کھاءُ --1-- رہاءُ --	ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
جِہبا جُوٹھی بولت جُوٹھا کرن نیتّر سبھِ جُوٹھے --	ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥

اِندّری کی جُوٹھِ اُترِس ناہی بّرہم اگنِ کے لُوٹھے --2--	----	ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
اگنِ بھی جُوٹھی پانی جُوٹھا جُوٹھی بَیِس پکائِیا --	----	ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
جُوٹھی کرچھی پروسن لاگا جُوٹھے ہی بَیٹھِ کھائِیا --3--	----	ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
گوبرُ جُوٹھا چئُکا جُوٹھا جُوٹھی دِینی کارا --	----	ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
کہِ کبِیر تیئی نر سُوچے ساچی پری بِچارا --4--1--7--	----	ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
رامانّند جی گھرُ 1	----	ਰਾਮਾਨੰਦ ਜੀ ਘਰੁ ੧
ੴ سِتگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کت جائیِۓ رے گھر لاگو رنّگُ --	----	ਕਤ ਜਾਈਐ ਰੇ ਘਰ ਲਾਗੋ ਰੰਗੁ ॥
میرا چِتُ ن چلَے منُ بھئِیو پنّگُ --1-- رہاءُ --	----	ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ایک دِوس من بھئی اُمنّگ --	----	ਏਕ ਦਿਵਸ ਮਨ ਭਈ ਉਮੰਗ ॥
گھسِ چنّدن چویا بہُ سُگنّدھ --	----	ਘਸਿ ਚੰਦਨ ਚੋਆ ਬਹੁ ਸੁਗੰਧ ॥
پُوجن چالی بّرہم ٹھاءِ --	----	ਪੂਜਨ ਚਾਲੀ ਬ੍ਰਹਮ ਠਾਇ ॥
سو بّرہمُ بتائِئو گُر من ہی ماہِ --1--	----	ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥

جہا جائیٔے تہ جل پکھان --	----	ਜਹਾ ਜਾਈਐ ਤਹ ਜਲ ਪਖਾਨ ॥
تُو پُورِ رہِئو ہےَ سبھ سمان --	----	ਤੂ ਪੂਰਿ ਰਹਿਓ ਹੈ ਸਭ ਸਮਾਨ ॥
بید پُران سبھ دیکھے جوءِ --	----	ਬੇਦ ਪੁਰਾਨ ਸਭ ਦੇਖੇ ਜੋਇ ॥
اُوہاں تءُ جائیٔے جءُ اِیہاں ن ہوءِ --2--	----	ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ستِگُر مےَ بلِہاری تور --	----	ਸਤਿਗੁਰ ਮੈ ਬਲਿਹਾਰੀ ਤੋਰ ॥
جِن سکل بِکل بھّرم کاٹے مور --	----	ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
رامانّد سُیامی رمت برّہم --	----	ਰਾਮਾਨੰਦ ਸੁਆਮੀ ਰਮਤ ਬ੍ਰਹਮ ॥
گُر کا سبدُ کاٹےَ کوٹِ کرم --3--1--	----	ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
بسنّتُ باݨی نامدےءُ جی کی	----	ਬਸੰਤੁ ਬਾਣੀ ਨਾਮਦੇਉ ਜੀ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ساہِبُ[1] سنّکٹوےَ سیوکُ بھجےَ -- |	----	ਸਾਹਿਬੁ ਸੰਕਟਵੈ ਸੇਵਕੁ ਭਜੈ ॥
چِرنّکال ن جِیوےَ دوئُو کُل لجےَ --1--	----	ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥
تیری بھگتِ ن چھوڈءُ بھاوےَ لوگُ ہسےَ --	----	ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥
چرن کمل میرے ہِیئرے بسَیں --1-- رہاءُ --	----	ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥
جَیسے اپنے دھنہِ پّرانی مرنُ مانْڈےَ --	----	ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥

[1] صاحِبُ-

تَیسے سنّت جناں رام نامُ ن چھاڈَیں --2--	----	ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥
گنّگا گِئیا گوداوری سنّسار کے کاما --	----	ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥
نارائِݨُ سُپرّسنّن ہوءِ ت سیوکُ ناما --1--3--	----	ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥
لوبھ لہرِ اتِ نَیجھر باجَ --	Page# [1196]	ਲੋਭ ਲਹਰਿ ਅਤਿ ਨੀਝਰ ਬਾਜੈ ॥
کائِیا ڈُوبےَ کیسوا --1--	----	ਕਾਇਆ ਡੂਬੈ ਕੇਸਵਾ ॥੧॥
سنّسارُ سمُنّدے تارِ گوبِنّدے[1] -- | [1]گوبِنّدے-	----	ਸੰਸਾਰੁ ਸਮੁੰਦੇ ਤਾਰਿ ਗੋਬਿੰਦੇ ॥
تارِ لےَ باپ بیٹھُلا --1-- رہاءُ --	----	ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
انِل بیڑا ہءُ کھیوِ ن ساکءُ --	----	ਅਨਿਲ ਬੇੜਾ ਹਉ ਖੇਵਿ ਨ ਸਾਕਉ ॥
تیرا پارُ ن پائِیا بیٹھُلا --2--	----	ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
ہوہُ دئِیالُ ستِگرُ میلِ تُو موکءُ --	----	ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
پارِ اُتارے کیسوا --3--	----	ਪਾਰਿ ਉਤਾਰੇ ਕੇਸਵਾ ॥੩॥
ناما کہےَ ہءُ ترِ بھی ن جانءُ --	----	ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
موکءُ باہ دیہِ باہ دیہِ بیٹھُلا --4--2--	----	ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥
سہج اولِ دھوڑِ منڑی گاڈی چالتی --	----	ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥

پیچھے تِنکا لے کرِ ہانْکتی --1--	----	ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥
جَیسے پنکت تھَرُوٹِٹ ہانْکتی --	----	ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥
سرِ دھوون چالی لاڈُلی --1-- رہاءُ --	----	ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥
دھوبی دھووے بِرہ بِراتا --	----	ਧੋਬੀ ਧੋਵੈ ਬਿਰਹ ਬਿਰਾਤਾ ॥
ہرِ چرن میرا منُ راتا --2--	----	ਹਰਿ ਚਰਨ ਮੇਰਾ ਮਨੁ ਰਾਤਾ ॥੨॥
بھنْتِ نامدےءُ رمِ رہِیا --	----	ਭਣਤਿ ਨਾਮਦੇਉ ਰਮਿ ਰਹਿਆ ॥
اپنے بھگت پر کرِ دئِیا --3--3--	----	ਅਪਨੇ ਭਗਤ ਪਰ ਕਰਿ ਦਇਆ ॥੩॥੩॥
بسنْتُ بانْی روِداس جی کی	----	ਬਸੰਤੁ ਬਾਣੀ ਰਵਿਦਾਸ ਜੀ ਕੀ
ੴ ستِگُر پْرسادِ --	----	ੴ ਸਤਿਗੁਰ ਪ੍ਰਸਾਦਿ ॥
تُجھہِ سُجھنّتا کچھُو ناہِ --	----	ਤੁਝਹਿ ਸੁਝੰਤਾ ਕਛੂ ਨਾਹਿ ॥
پہراوا دیکھے اُوبھِ جاہِ --	----	ਪਹਿਰਾਵਾ ਦੇਖੇ ਊਭਿ ਜਾਹਿ ॥
گربوتی کا ناہی ٹھاءُ --	----	ਗਰਬਵਤੀ ਕਾ ਨਾਹੀ ਠਾਉ ॥
تیری گردنِ اُوپرِ لوے کاءُ --1--	----	ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥
تُو کانْءِ گربہِ باولی --	----	ਤੂ ਕਾਂਇ ਗਰਬਹਿ ਬਾਵਲੀ ॥
جَیسے بھادءُ کھُونْبراجُ تُو تِس تے کھری اُتاولی --1-- رہاءُ --	----	ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥
جَیسے کُرنْک نہی پائِئو بھیدُ --	----	ਜੈਸੇ ਕੁਰੰਕ ਨਹੀ ਪਾਇਓ ਭੇਦੁ ॥
تنِ سُگنّدھ ڈھُوڈھے پْردیسُ --	----	ਤਨਿ ਸੁਗੰਧ ਢੂਢੈ ਪ੍ਰਦੇਸੁ ॥
اپ تن کا جو کرے بیِچارُ --	----	ਅਪ ਤਨ ਕਾ ਜੋ ਕਰੇ ਬੀਚਾਰੁ ॥

تِسُ نہی جمکنّکرُ کرے کھیارُ[1] ـ ـ2ـ ـ | [1]خُیارُـ	----	ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥
پُتّر کلتّر کا کرہِ اہنّکارُ ـ ـ	----	ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥
ٹھاکُرُ لیکھا مگنہارُ ـ ـ	----	ਠਾਕੁਰੁ ਲੇਖਾ ਮਗਨਹਾਰੁ ॥
پھیڑے کا دُکھُ سہےَ جی ءُ ـ ـ	----	ਫੇੜੇ ਕਾ ਦੁਖੁ ਸਹੈ ਜੀਉ ॥
پاچھے کِسہِ پُکارہِ پی ءُ پی ءُ ـ ـ3ـ ـ	----	ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥
سادھُو کی ج ءُ لیہِ اوٹ ـ ـ	----	ਸਾਧੂ ਕੀ ਜਉ ਲੇਹਿ ਓਟ ॥
تیرے مِٹہِ پاپ سبھ کوٹِ کوٹِ ـ ـ	----	ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥
کہِ رووِداس جو[1] جپےَ نامُ ـ ـ | [1]جوـ	----	ਕਹਿ ਰਵਿਦਾਸ ਜੋ ਜਪੈ ਨਾਮੁ ॥
تِسُ جاتِ[1] ن جنمُ ن جونِ کامُ ـ ـ4ـ ـ1ـ ـ | [1]زاتِـ	----	ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥
بسنّتُ کبِیر جی ءُ	----	ਬਸੰਤੁ ਕਬੀਰ ਜੀਉ
ੴ ستِگُر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
سُرہ کی جَیسی تیری چال ـ ـ	----	ਸੁਰਹ ਕੀ ਜੈਸੀ ਤੇਰੀ ਚਾਲ ॥
تیری پُونّچھٹ اُوپرِ جھمکُ بال ـ ـ1ـ ـ	----	ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
اِس گھر مہِ ہےَ سُ تُو ڈھُونّڈھِ کھاہِ ـ ـ	----	ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ائُر کِس ہی کے تُو مت ہی جاہِ ـ ـ1ـ ـ رہاءُ ـ ـ	----	ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
چاکی چاٹہِ چُونُ کھاہِ ـ ـ	----	ਚਾਕੀ ਚਾਟਹਿ ਚੂਨੁ ਖਾਹਿ ॥

چاکی کا چیتھرا کہاں لے جاہِ --2--	----	ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
چھیکے پر تیری بہُت ڈِیٹھِ --	----	ਛੀਕੇ ਪਰ ਤੇਰੀ ਬਹੁਤੁ ਡੀਠਿ ॥
مت لکری سوٹا تیری پرےَ پیٹھِ --3--	----	ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
کہِ کبیر بھوگ بھلے کین --	----	ਕਹਿ ਕਬੀਰ ਭੋਗ ਭਲੇ ਕੀਨ ॥
متِ کوئُو مارےَ اِینٹ ڈھیم --4--1--	----	ਮਤਿ ਕੋਊ ਮਾਰੈ ਈਂਟ ਢੇਮ ॥੪॥੧॥
راگُ سارگ چئُپدے مہلا[1] 1 گھرُ 1 | محلا[1]	----	ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧
ੴ ستِنامُ کرتا پُرکھُ نربھءُ نرویرُ اکال مُورتِ اجُونی سَیبھن گُرپّرسادِ --	Page# [1197]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
اپُنے ٹھاکُر کی ہءُ چیری --	----	ਅਪੁਨੇ ਠਾਕੁਰ ਕੀ ਹਉ ਚੇਰੀ ॥
چرن گہے جگجیون پرّبھ کے ہئُمےَ مارِ نبیری --1-- رہاءُ --	----	ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
پُورن پرم جوتِ پرمیسر پرِیتم پران ہمارے --	----	ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
موہن موہِ لییا منُ میرا سمجھسِ سبدُ بیچارے --1--	----	ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
منمُکھ ہین ہوچھی مت جھُوٹھی منِ تنِ پیر سریرے --	----	ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥

جب کی رام رنّگیلےَ راتی رام جپت من دھِیرے ــ2ــ	----	ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
ہئُمےَ چھوڈِ بھئی بیَراگنِ تب ساچی سُرتِ سمانی ــ	----	ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
اکُل نِرنّجن سِءُ منُ مانِیا بِسری لاج لوکانی[1] ــ3ــ | [1]لوکانی۔	----	ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੁਕਾਨੀ ॥੩॥
بھُوت بھوِکھ ناہی تُم جَیسے میرے پ٘رِیتم پ٘ران ادھارا ــ	----	ਭੂਤ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
ہرِ کےَ نامِ رتی سوہاگنِ نانک رام بھتارا ــ4ــ1ــ	----	ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
سارگ مہلا[1] 1 ــ | [1]محلا۔	----	ਸਾਰਗ ਮਹਲਾ ੧ ॥
ہرِ بِنُ کِءُ رہیِئےَ دُکھُ بِیاپےَ ــ	----	ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥
جِہوا سادُ ن پھیِکی رس بِنُ بِنُ پ٘ربھ کالُ سنّتاپےَ ــ1ــ رہاءُ ــ	----	ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥
جب لگُ درسُ ن پرسےَ پ٘رِیتم تب لگُ بھُوکھ پِیاسی ــ	----	ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥
درسنُ دیکھت ہی منُ مانِیا جل رسِ کمل بِگاسی ــ1ــ	----	ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥

اُونوِ گھنہرُ گرجےَ برسےَ کوکِل مور بیَراگےَ --	----	ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥
ترور بِرکھ بِہنّگ بھُئِنّگم گھرِ پِر دھن سوہاگےَ --2--	----	ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰ ਧਨ ਸੋਹਾਗੈ ॥੨॥
کُچِل کُرُوپِ کُنارِ کلکھنی پِر کا سہجُ ن جانِیا --	----	ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥
ہرِ رس رنّگِ رسن نہی تّرِپتی دُرمتِ دُوکھ سمانِیا --3--	----	ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥
آءِ ن جاوےَ نا دُکھُ پاوےَ نا دُکھ دردُ سرِیرے --	----	ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥
نانک پّربھ تے سہج سُہیلی پّربھ دیکھت ہی منُ دھِیرے --2--4--	----	ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥
سارگ مہلا[1] 1 -- | محلا[1]	----	ਸਾਰਗ ਮਹਲਾ ੧ ॥
دُورِ ناہی میرو پّربھُ پِیارا --	----	ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥
ستِگُر بچنِ میرو منُ مانِیا ہرِ پاۓ پّران ادھارا --1-- رہاءُ --	----	ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
اِن بِدھِ ہرِ ملِیۓ ور کامنِ دھن سوہاگُ پِیاری --	----	ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥

جاتِ[1] برن کُل سہسا چُوکا گُرمتِ سبدِ بیچاری ۔۔1۔۔ | [1]ذاتِ۔	Page# [1198]	ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥
جِسُ منُ مانےَ ابھِمانُ ن تا کءُ ہِنّسا لوبھُ وِسارے ۔۔	----	ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ ਹਿੰਸਾ ਲੋਭੁ ਵਿਸਾਰੇ ॥
سہجِ روےَ ورُ کامڑِ پِر کی گُرمُکھِ رنّگِ سوارے ۔۔2۔۔	----	ਸਹਜਿ ਰਵੈ ਵਰੁ ਕਾਮਣਿ ਪਿਰ ਕੀ ਗੁਰਮੁਖਿ ਰੰਗਿ ਸਵਾਰੇ ॥੨॥
جارءُ اَیسی پ٘رِیتِ کُٹنّب سنبنّدھی مائِیا موہ پساری ۔۔	----	ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ ॥
جِسُ انّترِ پ٘رِیتِ رام رسُ ناہی دُبِدھا کرم بِکاری ۔۔3۔۔	----	ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥੩॥
انّترِ رتن پدارتھ ہِت کوَ دُرےَ ن لال پِیاری ۔۔	----	ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥
نانک گُرمُکھِ نامُ امولکُ جُگ جُگِ انّترِ دھاری ۔۔4۔۔3۔۔	----	ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥੪॥੩॥
سارنّگ مہلا[1] 4 گھرُ 1 | [1]محلا۔	----	ਸਾਰੰਗ ਮਹਲਾ ੪ ਘਰੁ ੧
ੴ ستِگر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
ہرِ کے سنّت جنا کی ہم دھوُرِ ۔۔	----	ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥
مِلِ ستسنّگتِ پرم پدُ پائِیا آتم رامُ رہِیا بھرپوُرِ ۔۔1۔۔ رہاءُ ۔۔	----	ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥

سِتگُرُ سنّتُ ملےَ سانْتِ پائیۓَ کِلوِکھ دُکھ کاٹے سبھِ دُورِ ۔۔	----	ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥
آتم جوتِ بھئی پرپھُولتِ پُرکھُ نِرنّجنُ دیکھِیا ہجُورِ[1] ۔۔1۔۔ | [1]حضُورِ۔	----	ਆਤਮ ਜੋਤਿ ਭਈ ਪਰਫੂਲਤਿ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥
وڈے بھاگِ ستسنّگتِ پائی ہرِ ہرِ نامُ رہِیا بھرپُورِ ۔۔	----	ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥
اٹھسٹھِ تِیرتھ مجنُ کِیا ستسنّگتِ پگ نائے دھُورِ ۔۔2۔۔	----	ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥
دُرمتِ بِکار مِلین متِ ہوچھی ہِردا کُسُدھُ لاگا موہ کُورُ ۔۔	----	ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥
بِنُ کرما کِءُ سنّگتِ پائیۓَ ہئُمےَ بِیاپ رہِیا منُ جھُورِ ۔۔3۔۔	----	ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥
ہوہُ دئِیال کِرپا کرِ ہرِ جی ماگءُ ستسنّگتِ پگ دھُورِ ۔۔	----	ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥
نانکُ سنّتُ ملےَ ہرِ پائیۓَ جنُ ہرِ بھیٹِیا رامُ ہجُورِ[1] ۔۔4۔۔1۔۔ | [1]حضُورِ۔	----	ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥
سارنّگ مہلا[1] 4 ۔۔ | [1]محلا۔	----	ਸਾਰੰਗ ਮਹਲਾ ੪ ॥
گوِبنّد چرنن کءُ بلِہاری ۔۔	----	ਗੋਬਿੰਦ ਚਰਨਨ ਕਉ ਬਲਿਹਾਰੀ ॥

بھوجل جگتُ ن جائی ترنا جپ ہر ہر پارِ اُتاری --1-- رہاءُ --	-----	ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥
ہِردے پّرتیِت بنی پّربھ کیری سیوا سُرتِ بِچاری --	-----	ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥
اندِنُ رام نامُ جپ ہِردے سرب کلا گُنکاری --1--	-----	ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥੧॥
پّربھُ اگم اگوچرُ رویا سّرب ٹھائی مَن تنِ الکھ اپاری --	-----	ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ ਮਨਿ ਤਨਿ ਅਲਖ ਅਪਾਰੀ ॥
گُر کِرپال بھۓ تب پائِیا ہِردے الکھُ لکھاری --2--	-----	ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥੨॥
انتر ہر نامُ سرب دھرنیِدھر ساکت کءُ دُورِ بھئِیا اہنکاری --	-----	ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥
تّرِسنا جلت ن کبہُو بُوجھہِ جُوۓ باجی[1] ہاری --3-- | باژی[1]-	-----	ਤ੍ਰਿਸਨਾ ਜਲਤ ਨ ਕਬਹੂ ਬੂਝਹਿ ਜੂਐ ਬਾਜੀ ਹਾਰੀ ॥੩॥
اُوٹھت بَیٹھت ہر گن گاوہِ گُرِ کِنّچت کِرپا دھاری --	-----	ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥
نانک جِن کءُ ندرِ بھئی ہے تِن کی پیج سواری --4--2--	-----	ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥੪॥੨॥
سارگ مہلا[1] 4 -- | محلا[1]-	-----	ਸਾਰਗ ਮਹਲਾ ੪ ॥

Page# [1199]

ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
ہر ہرِ انّمرِت نامُ دیہُ پیارے --

ਜਿਨ ਊਪਰਿ ਗੁਰਮੁਖਿ ਮਨੁ ਮਾਨਿਆ
ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
جِن اُوپرِ گُرمُکھِ منُ مانِیا
تِن کے کاج سوارے --1-- رہاءُ --

ਜੋ ਜਨ ਦੀਨ ਭਏ ਗੁਰ ਆਗੈ
ਤਿਨ ਕੇ ਦੂਖ ਨਿਵਾਰੇ ॥
جو جن دِین بھۓ گُر آگےَ
تِن کے دُوکھ نِوارے --

ਅਨਦਿਨੁ ਭਗਤਿ ਕਰਹਿ ਗੁਰ ਆਗੈ
ਗੁਰ ਕੈ ਸਬਦਿ ਸਵਾਰੇ ॥੧॥
اندِنُ بھگتِ کرہِ گُر آگےَ
گُر کےَ سبدِ سوارے --1--

ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ
ਰਸੁ ਗਾਵਹਿ ਰਸੁ ਬੀਚਾਰੇ ॥
ہِردےَ نامُ انّمرِت رسُ رسنا
رسُ گاوہِ رسُ بیچارے --

ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹ੍ਹਿਆ
ਓਇ ਪਾਵਹਿ ਮੋਖ ਦੁਆਰੇ ॥੨॥
گُر پرسادِ انّمرِت رسُ چینّھیا
اوءِ پاوہِ موکھ دُیارے --2--

ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ
ਜਿਸੁ ਦ੍ਰਿੜਤਾ ਨਾਮੁ ਅਧਾਰੇ ॥
ستِگُرُ پُرکھُ اچلُ اچلا متِ
جِسُ دِرڑتا نامُ ادھارے --

ਤਿਸੁ ਆਗੈ ਜੀਉ ਦੇਵਉ ਅਪੁਨਾ
ਹਉ ਸਤਿਗੁਰ ਕੈ ਬਲਿਹਾਰੇ ॥੩॥
تِسُ آگےَ جیءُ دیوءُ اپُنا
ہءُ ستِگُر کےَ بلِہارے --3--

ਮਨਮੁਖ ਭ੍ਰਮਿ ਦੂਜੈ ਭਾਇ ਲਾਗੇ
ਅੰਤਰਿ ਅਗਿਆਨ ਗੁਬਾਰੇ ॥
منمُکھ بھرمِ دُوجےَ بھاءِ لاگے
انترِ اگیان گُبارے[1] -- | [1]اغُبارے-

ਸਤਿਗੁਰੁ ਦਾਤਾ ਨਦਰਿ ਨ ਆਵੈ
ਨਾ ਉਰਵਾਰਿ ਨ ਪਾਰੇ ॥੪॥
ستِگُرُ داتا ندرِ ن آوےَ
نا اُروارِ ن پارے --4--

سربے گھٹِ گھٹِ روِیا سُیامی سرب کلا کل دھارے ۔۔	----	ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥
نانکُ داسنِ داسُ کہت ہےَ کرِ کِرپا لیہُ اُبارے ۔۔5۔۔3۔۔	----	ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥
سارگ مہلا[1] 4 ۔۔ | [1]محلا۔	----	ਸਾਰਗ ਮਹਲਾ ੪ ॥
گوِبد کی اَیسی کار کماءِ ۔۔	----	ਗੋਬਿਦ ਕੀ ਐਸੀ ਕਾਰ ਕਮਾਇ ॥
جو کِچھُ کرے سُ ستِ کرِ مانہُ گُرمُکھِ نامِ رہہُ لِو لاءِ ۔۔1۔۔ رہاءُ ۔۔	----	ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
گوِبد پرِّیتِ لگی اتِ مِیٹھی اور وِسرِ سبھ جاءِ ۔۔	----	ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥
اندِنُ رہسُ بھِئیا منُ مانِیا جوتی جوتِ مِلاءِ ۔۔1۔۔	----	ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥
جب گُݨ گاءِ تب ہی منُ ترِّپتےَ سانْتِ وسےَ منِ آءِ ۔۔	----	ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥
گُر کِرپال بھۓ تب پائِیا ہرِ چرݨی چِتُ لاءِ ۔۔2۔۔	----	ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥
متِ پرّگاس بھئی ہرِ دھِیائِیا گِیانِ تتِ لِو لاءِ ۔۔	----	ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥

انترِ جوتِ پرگٹی منُ مانیا ہرِ سہجِ سمادھِ لگاءِ --3--	----	ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥
ہِردے کپٹُ نِت کپٹُ کماوہِ مُکھہُ ہرِ ہرِ سُناءِ --	----	ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥
انترِ لوبھُ مہا گُبارا[1] تُہ کُوٹے دُکھ کھاءِ --4-- | [1]غُبارا-	----	ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥
جب سُپرسنّ بھئے پربھ میرے گُرمُکھِ پرچا لاءِ --	----	ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥
نانک نام نِرنّجنُ پائیا نامُ جپت سُکھُ پاءِ --5--4--	----	ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥
سارگ مہلا[1] 4 -- | [1]محلا-	----	ਸਾਰਗ ਮਹਲਾ ੪ ॥
میرا منُ رام نامِ منُ مانی --	----	ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
میرے ہیئرے ستگُرِ پریتِ لگائی منِ ہرِ ہرِ کتھا سُکھانی --1-- رہاءُ --	----	ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
دِین دئیال ہووہُ جن اُوپرِ جن دیوہُ اکتھ کہانی --	----	ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
سنّت جنا مِلِ ہرِ رسُ پائیا ہرِ منِ تنِ میٹھ لگانی --1--	----	ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥

ہرِ کےَ رنّگِ رتے بَیراگی جِنہ گُرمتِ نامُ پچھانی --	----	ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ ਗੁਰਮਤਿ ਨਾਮੁ ਪਛਾਨੀ ॥
پُرکھےَ پُرکھُ مِلیا سُکھُ پائِیا سبھ چُوکی آوݨ جانی --2--	----	ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
نَیݨی بِرہُ دیکھا پ٘ربھ سُیامی رسنا نامُ وکھانی --	----	ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
س٘رونٹی کیِرتنُ سُنءُ دِنُ راتی ہِردےَ ہرِ ہرِ بھانی --3--	----	ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
پنّچ جنا گُرِ وسگتِ آنْݨے تءُ اُنمنِ نامِ لگانی --	Page# [1200]	ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
جن نانک ہرِ کِرپا دھاری ہرِ رامےَ نامِ سمانی --4--5--	----	ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
سارگ مہلا[1] 4 -- | محلا[1]	----	ਸਾਰਗ ਮਹਲਾ ੪ ॥
جپ من رام نامُ پڑ٘ہُ سارُ --	----	ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
رام نام بِنُ تھِرُ نہی کوئی ہورُ نِہپھل سبھُ بِستھارُ --1-- رہاءُ --	----	ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
کِیا لیِجےَ کِیا تجیِئےَ بئُرے جو دِسےَ سو چھارُ --	----	ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥

جِسُ بِکھیا کءُ تُمّ اپنی کرِ جانہُ سا چھاڈِ جاہُ سِرِ بھارُ --1--	ਜਿਸੁ ਬਿਖਿਆ ਕਉ ਤੁਮ੍ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥
تِلُ تِلُ پلُ پلُ ائُدھ پھُنِ گھاٹے بُوجھِ ن سکےَ گوارُ --	ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥
سو کِچھُ کرےَ جِ ساتھِ ن چالےَ اِہُ ساکت کا آچارُ --2--	ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥
سنّت جنا کےَ سنّگِ مِلُ بئُرے تءُ پاوہِ موکھ دُیارُ --	ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥
بِنُ ستسنّگ سُکھُ کِنےَ ن پائِیا جاءِ پُوچھہُ بید بیچارُ --3--	ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥
راݨا راءُ سبھےَ کوئُو چالےَ جھوٹھُ چھوڈِ جاءِ پاسارُ --	ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥
نانک سنّت سدا تھِرُ نِہچلُ جِن رام نامُ آدھارُ --4--6--	ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥
سارگ مہلا[1] 4 گھرُ 3 دُپدا | محلا[1]	ਸਾਰਗ ਮਹਲਾ ੪ ਘਰੁ ੩ ਦੁਪਦਾ
ੴ سِتگُر پرسادِ --	ੴ ਸਤਿਗੁਰ ਪ੍ਰਸਾਦਿ ॥
کاہے پُوت جھگرت ہءُ سنّگِ باپ --	ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
جِن کے جݨے بڈیرے تُم ہءُ تِن سِءُ جھگرت پاپ --1-- رہاءُ --	ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥

جِسُ دھن کا تُم گربُ کرت ہءُ سو دھنُ کِسہِ ن آپ --	ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
کھِن مہِ چھوڈِ جاءِ بِکھِیا رسُ تءُ لاگےَ پچھُتاپ --1--	ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
جو تُمرے پ٘ربھ ہوتے سُیامی ہرِ تِن کے جاپہُ جاپ --	ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
اُپدیسُ کرت نانک جن تُم کءُ جءُ سُنہُ تءُ جاءِ سنّتاپ --2--1--7--	ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥
سارگ مہلا[1] 4 گھرُ 5 دُپدے پڑتال | [1]محلا-	ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ
ੴ ستِگر پ٘رسادِ --	ੴ ਸਤਿਗੁਰ ਪ੍ਰਸਾਦਿ ॥
جپِ من جگنّناتھ جگدِیسرو جگجِیونو منموہن سِءُ پ٘رِیتِ لاگی مےَ ہرِ ہرِ ہرِ ٹیک سبھ دِنسُ سبھ راتِ --1-- رہاءُ --	ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥
ہرِ کی اُپما انِک انِک انِک گُن گاوت سُک نارد ب٘رہمادِک تو گُن سُیامی گنِن ن جاتِ --	ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥

تۆ ہرِ بیئنّتُ تۆ ہرِ بیئنّتُ تۆ ہرِ سُیامی تۆ آپے ہی جانہِ آپنی بھانْتِ --1--	----	ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥
ہرِ کے نِکٹِ نِکٹِ ہرِ نِکٹ ہی بستے تے ہرِ کے جن سادھو ہرِ بھگات --	----	ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥
تے ہرِ کے جن ہرِ سِءُ رلِ ملے جَیسے جن نانک سللےَ سلل مِلاتِ --8--1--2--	----	ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥
سارنگ مہلا[1] 4 -- | [1]محلا-	----	ਸਾਰੰਗ ਮਹਲਾ ੪ ॥
جپِ من نرہرے نرہر سُیامی ہرِ سگل دیو دیوا سّری رام رام ناما ہرِ پرِّیتمُ مورا --1-- رہاءُ --	Page# [1201]	ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥
جِتُ گرِّہِ گُن گاوتے ہرِ کے گُن گاوتے رام گُن گاوتے تِتُ گرِّہِ واجے پنّچ سبد وڈ بھاگ متھورا --	----	ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥
تِنّہ جن کے سبھِ پاپ گئے سبھِ دوکھ گئے سبھِ روگ گئے کامُ کرودھُ لوبھُ موہُ ابھِمانُ گئے تِنّہ جن کے ہرِ مارِ کڈھے پنّچ چورا --1--	----	ਤਿਨ੍ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥

ہرِ رام بولہٗ ہرِ سادھو ہرِ کے جن سادھو
جگدِیُس جپہُ منِ بچنِ کرمِ
ہرِ ہرِ آرادھو ہرِ کے جن سادھُو ۔۔

ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ
ਜਗਦੀਸੁ ਜਪਹੁ ਮਨਿ ਬਚਨਿ ਕਰਮਿ
ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥

ہرِ رام بولِ ہرِ رام بولِ
سبھِ پاپ گوادھُو ۔۔

ਹਰਿ ਰਾਮ ਬੋਲਿ ਹਰਿ ਰਾਮ ਬੋਲਿ
ਸਭਿ ਪਾਪ ਗਵਾਧੂ ॥

نِت نِت جاگرنُ کرہُ
سدا سدا آننّدُ جپِ جگدِیسورا[1] ۔۔ |

[1]جگدِیسورا۔

ਨਿਤ ਨਿਤ ਜਾਗਰਣੁ ਕਰਹੁ
ਸਦਾ ਸਦਾ ਆਨੰਦੁ ਜਪਿ ਜਗਦੀਸੁੋਰਾ ॥

من اِچھے پھل پاوہُ سبھےَ پھل پاوہُ دھرمُ
ارتھُ کام موکھُ
جن نانک ہرِ سِءُ ملے ہرِ بھگت تورا
۔۔9۔۔2۔۔2۔۔

ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ
ਧਰਮੁ ਅਰਥੁ ਕਾਮ ਮੋਖੁ
ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥

سارگ مہلا[1] 4 ۔۔ | [1]محلا۔

ਸਾਰਗ ਮਹਲਾ ੪ ॥

جپِ من مادھو مدھُسُودنو ہرِ سّریرنّگو پریسرو
ستِ پریسرو پّربھُ انّترجامی ۔۔

ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ
ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥

سبھ دُوکھن کو ہنّتا سبھ سُوکھن کو داتا
ہرِ پّرِیتم گُن گائُو ۔۔1۔۔ رہاءُ ۔۔

ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ
ਹਰਿ ਪ੍ਰੀਤਮ ਗੁਨ ਗਾਉ ॥੧॥ ਰਹਾਉ ॥

ہرِ گھٹِ گھٹے گھٹ بستا
ہرِ جلِ تھلے ہرِ بستا ہرِ تھان تھانںّترِ بستا
مےَ ہرِ دیکھن کو چائوُ --

ਹਰਿ ਘਟਿ ਘਟੇ ਘਟਿ ਬਸਤਾ
ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ
ਮੈ ਹਰਿ ਦੇਖਨ ਕੋ ਚਾਉ ॥

کوئی آوے سنّتو ہرِ کا جنُ سنّتو میرا پرِیتم جنُ سنّتو
موہ مارگُ دِکھلاوے --

ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ
ਮੋਹਿ ਮਾਰਗੁ ਦਿਖਲਾਵੈ ॥

تِسُ جن کے
ہءُ ملِ ملِ دھووا پائوُ --1--

ਤਿਸੁ ਜਨ ਕੇ
ਹਉ ਮਲਿ ਮਲਿ ਧੋਵਾ ਪਾਉ ॥੧॥

ہرِ جن کءُ ہرِ مِلیا ہرِ سردھا تے مِلیا
گُرمُکھ ہرِ مِلیا --

ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ
ਗੁਰਮੁਖਿ ਹਰਿ ਮਿਲਿਆ ॥

میرے منِ تنِ آنںّد بھۓ
مےَ دیکھیا ہرِ رائوُ --

ਮੇਰੈ ਮਨਿ ਤਨਿ ਆਨੰਦ ਭਏ
ਮੈ ਦੇਖਿਆ ਹਰਿ ਰਾਉ ॥

جن نانک کءُ کِرپا بھئی ہرِ کی کِرپا بھئی
جگدِیسر کِرپا بھئی --

ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ
ਜਗਦੀਸੁਰ ਕਿਰਪਾ ਭਈ ॥

مےَ اندِنو سد سد سدا
ہرِ جپِیا ہرِ نائوُ --2--3--10--

ਮੈ ਅਨਦਿਨੋ ਸਦ ਸਦ ਸਦਾ
ਹਰਿ ਜਪਿਆ ਹਰਿ ਨਾਉ ॥੨॥੩॥੧੦॥

سارگ مہلا[1] 4 -- | محلا[1]

ਸਾਰਗ ਮਹਲਾ ੪ ॥

جپ من نربھءُ --

ਜਪਿ ਮਨ ਨਿਰਭਉ ॥

ستِ ستِ سدا ستِ --

ਸਤਿ ਸਤਿ ਸਦਾ ਸਤਿ ॥

نِرویرُ اکال مُورتِ ۔۔	----	ਨਿਰਵੈਰੁ ਅਕਾਲ ਮੂਰਤਿ ॥
آجُونی سنّبھءُ ۔۔	----	ਆਜੂਨੀ ਸੰਭਉ ॥
میرے من اندِنو[1] دھِیاءِ نِرنّکارُ نِراہاری ۔۔1۔۔ رہاءُ ۔۔ | [1]اندِنو۔	----	ਮੇਰੇ ਮਨ ਅਨਦਿਨੁ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥
ہرِ درسن کءُ ہرِ درسن کءُ کوٹِ کوٹِ تیتِیس سِدھ جتی جوگی تٹ تِیرتھ پربھون کرت رہت نِراہاری ۔۔	----	ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥
تِن جن کی سیوا تھاءِ پئی جِنّہ کءُ کِرپال ہووتُ بنواری ۔۔1۔۔	----	ਤਿਨ ਜਨ ਕੀ ਸੇਵਾ ਥਾਇ ਪਈ ਜਿਨ੍ ਕਉ ਕਿਰਪਾਲ ਹੋਵਤੁ ਬਨਵਾਰੀ ॥੧॥
ہرِ کے ہو سنّت بھلے تے اُوتم بھگت بھلے جو بھاوت ہرِ رام مُراری ۔۔	----	ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥
جِن کا انّگُ کرےَ میرا سُیامی تِنّہ کی نانک ہرِپیج سواری ۔۔11۔۔4۔۔2۔۔	----	ਜਿਨ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥
سارگ مہلا[1] 4 پڑتال ۔۔ | [1]محلا۔	----	ਸਾਰਗ ਮਹਲਾ ੪ ਪੜਤਾਲ ॥
جپِ من گووِنّدُ ہرِ گووِنّدُ گُنی نِدھانُ سبھ سرِسٹِ کا پرّبھو	Page# [1202]	ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥

میرے من ہر بولِ ہر پُرکھُ اِبناسی
--1-- رہاءُ --

ہر کا نامُ انّمرِتُ ہر ہر ہرے
سو پیئےَ جِسُ رامُ پیاسی --

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ
ਸੋ ਪੀਐ ਜਿਸੁ ਰਾਮੁ ਪਿਆਸੀ ॥

ہر آپِ دئِیالُ دئِیا کرِ میلے جِسُ ستِگُرُو
سو جنُ ہر ہرِ انّمرِت نامُ چکھاسی --1--

ਹਰਿ ਆਪਿ ਦਇਆਲੁ ਦਇਆ ਕਰਿ ਮੇਲੈ
ਜਿਸੁ ਸਤਿਗੁਰੂ
ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ
॥੧॥

جو جن سیوہِ سد سدا میرا ہر ہرے
تِن کا سبھُ دُوکھُ بھرمُ بھءُ جاسی --

ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ
ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥

جنُ نانکُ نامُ لۓ تاں جیوےَ
جِءُ چاترِکُ جلِ پیۓَ ترِپتاسی
--12--5--2--

ਜਨੁ ਨਾਨਕੁ ਨਾਮੁ ਲਏ ਤਾਂ ਜੀਵੈ
ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ
॥੨॥੫॥੧੨॥

سارگ مہلا 4 -- | محلا

ਸਾਰਗ ਮਹਲਾ ੪ ॥

جپِ من سِری رامُ --

ਜਪਿ ਮਨ ਸਿਰੀ ਰਾਮੁ ॥

رام رمت رامُ --

ਰਾਮ ਰਮਤ ਰਾਮੁ ॥

ستِ ستِ رامُ --

ਸਤਿ ਸਤਿ ਰਾਮੁ ॥

بولہُ بھئِیا سد رام رامُ
رامُ روِ رہِیا سرگے --1-- رہاءُ --

ਬੋਲਹੁ ਭਈਆ ਸਦ ਰਾਮ ਰਾਮੁ
ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥

رامُ آپے آپِ آپے سبھُ کرتا
رامُ آپے آپ آپ سبھتُ جگے --

ਰਾਮੁ ਆਪੇ ਆਪਿ ਆਪੇ ਸਭੁ ਕਰਤਾ
ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥

جِسُ آپِ کِرپا کرے میرا رام رام رام راءِ
سو جنُ رام نام لِو لاگے --1--

ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ
ਰਾਮ ਰਾਇ
ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥

رام نام کی اُپما دیکھہُ ہرِ سنّتہُ
جو بھگت جناں کی پتِ راکھےَ وِچِ کلجُگ
اگے --

ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ
ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ
ਕਲਿਜੁਗ ਅਗੇ ॥

جن نانک کا انگُ کیِیا میرے رام راءِ
دُسمن دوکھ گئے سبھِ بھگے
--2--6--13--

ਜਨ ਨਾਨਕ ਕਾ ਅੰਗੁ ਕੀਆ ਮੇਰੇ ਰਾਮ
ਰਾਇ
ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥

سارنگ مہلا[1] 5 چئُپدے گھرُ 1 | محلا[1]

ਸਾਰੰਗ ਮਹਲਾ ੫ ਚਉਪਦੇ ਘਰੁ ੧

ੴ ستِگر پ٘رسادِ --

ੴ ਸਤਿਗੁਰ ਪ੍ਰਸਾਦਿ ॥

ستِگر مُورتِ کءُ بلِ جاءُ --

ਸਤਿਗੁਰ ਮੂਰਤਿ ਕਉ ਬਲਿ ਜਾਉ ॥

انّترِپیاس چاتّرِک جِءُ جل کی
سپھل درسنُ کدِ پانْءُ --1-- رہاءُ --

ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ
ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥

اناتھا کو ناتھُ سرب پ٘رتِپالکُ
بھگتِ وچھلُ ہرِ ناءُ --

ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ
ਭਗਤਿ ਵਛਲੁ ਹਰਿ ਨਾਉ ॥

جا کءُ کوءِ ن راکھےَ پ٘رانْی
تِسُ تُو دیہِ اسراءُ --1--

ਜਾ ਕਉ ਕੋਇ ਨ ਰਾਖੈ ਪ੍ਰਾਣੀ
ਤਿਸੁ ਤੂ ਦੇਹਿ ਅਸਰਾਉ ॥੧॥

نِدھرِیا دھر نِگتِیا گتِ
نِتھاوِیا تُو تھاءُ --

ਨਿਧਰਿਆ ਧਰ ਨਿਗਤਿਆ ਗਤਿ
ਨਿਥਾਵਿਆ ਤੂ ਥਾਉ ॥

دہ دِس جانْءُ تہاں تُو سنّگے تیری کِیرتِ کرم کماءُ ــ2ــ	----	ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥
ایکسُ تے لاکھ لاکھ تے ایکا تیری گتِ مِتِ کہِ ن سکاءُ ــ	----	ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥
تُو بیئنّتُ تیری مِتِ نہی پائیئَے سبھُ تیرو کھیلُ دِکھاءُ ــ3ــ	----	ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥
سادھن کا سنّگُ سادھ سِءُ گوسٹِ ہرِ سادھن سِءُ لِو لاءُ ــ	----	ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥
جن نانک پائِیا ہےَ گُرمتِ ہرِ دیہُ درسُ منِ چاءُ ــ4ــ1ــ	----	ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥
سارگ مہلا[1] 5 ــ | [1] محلاـ	----	ਸਾਰਗ ਮਹਲਾ ੫ ॥
ہرِ جیءُ انّترجامی جان ــ	----	ਹਰਿ ਜੀਉ ਅੰਤਰਜਾਮੀ ਜਾਨ ॥
کرت بُرائی مانُکھ تے چھپائی ساکھی بھُوت پوان ــ1ــ رہاءُ ــ	----	ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥
بَیسنَو نامُ کرت کھٹ کرما انّترِ لوبھ جھُوٹھان ــ	----	ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥
سنّت سبھا کی نِنّدا کرتے ڈُوبے سبھ اگِیان ــ1ــ	----	ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥

کرِہ سوم پاکُ ہرِہ پر دربا انّترِ جھُوٹھ گُمان --	----	ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥
ساستّربید کی بِدھِ نہی جانٔہِ بِیاپے من کےَ مان --2--	Page# [1203]	ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥
سنّدھِیا کال کرِہ سبھِ ورتا جِءُ سپھری[1] دنّپھان -- | [1]سفری-	----	ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥
پّربھُو بھُلاۓ اُوجھڑِ پاۓ نِہپھل سبھِ کرمان --3--	----	ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥
سو گِیانی سو بَیسنَو پڑ٘ہِیا جِسُ کری کّرِپا بھگوان --	----	ਸੋ ਗਿਆਨੀ ਸੋ ਬੈਸਨੌ ਪੜ੍ਹਿਆ ਜਿਸੁ ਕਰੀ ਕ੍ਰਿਪਾ ਭਗਵਾਨ ॥
اوُنِ ستِگُرُ سیوِ پرم پدُ پائِیا اُدھرِیا سگل بِسّوان --4--	----	ਉਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥
کِیا ہم کتھہ کِچھُ کتھِ نہی جانٔہ پّربھ بھاوےَ تِوےَ بولان[1] -- | [1]بولان-	----	ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥
سادھسنّگتِ کی دھوُرِ اِک مانْگءُ جن نانکُ پئِئو سران --5--2--	----	ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
اب مورو ناچنو رہو --	----	ਅਬ ਮੋਰੋ ਨਾਚਨੋ ਰਹੋ ॥

لالُ رنگیلا سہجے پائِئو سِتگُر بچنِ لہو --1-- رہاءُ --	ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥
کُیار کنّیا جَیسے سنّگِ سہیری پ٘رِء بچن اُپہاس کہو --	ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥
جءُ سُرِجنُ گ٘رِہ بھیِترِ آئِئو تب مُکھُ کاجِ لجو --1--	ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥
جِءُ کنِکو کوٹھاری چڑِئو کبرو ہوت پھِرو --	ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥
جب تے سُدھ بھئے ہے بارہِ تب تے تھان تھِرو --2--	ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥
جءُ دِنُ رَینِ تئُو لءُ بجِئو مُورت گھری پلو --	ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥
بجاونہارو اُوٹھِ سِدھارِئو تب پھِرِ باجُ ن بھئِئو --3--	ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥
جَیسے کُنّبھ اُدک پُورِ آنِئو تب اوہُ بھِنّن دِرسٹو --	ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓਹੁ ਭਿੰਨ ਦ੍ਰਿਸਟੋ ॥
کہُ نانک کُنّبھُ جلے مہِ ڈارِئو انّبھے انّبھ مِلو --4--3--	ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥
سارگ مہلا 5 -- | محلا	ਸਾਰਗ ਮਹਲਾ ੫ ॥

اب پُوچھے کِیا کہا --	----	ਅਬ ਪੂਛੇ ਕਿਆ ਕਹਾ ॥
لَینو نامُ انمّرِت رسُ نَیکو باور بِکھُ سِءُ گہِ رہا --1-- رہاءُ --	----	ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
دُلبھ جنمُ چِرنّکال پائِئو جاتءُ کئُڈی بدلہا --	----	ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥
کاتھُوری کو گاہکُ آئِئو لادِئو کالر بِرکھ جِوہا --1--	----	ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥
آئِئو لابھُ لابھن کے تائی موہنِ ٹھاگئُری سِءُ اُلجھِ پہا --	----	ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
کاچ بادرے لالُ کھوئی ہےَ پھِرِ اِہُ اَئُسرُ کدِ لہا --2--	----	ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥
سگل پرادھ ایکُ گُنُ ناہی ٹھاکُرُ چھوڈہ داسِ بھجہا --	----	ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥
آئی مسٹِ جڑوت کی نِیائی جِءُ تسکرُ درِ سانْہِا --3--	----	ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹਿਹਾ ॥੩॥
آن اُپاءُ ن کوئُو سُوجھےَ ہرِ داسا سرنٹِی پرِ رہا --	----	ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥
کہُ نانک تب ہی من چھُٹیَۓ جِءُ سگلے اَئُگن میٹِ دھرہا --4--4--	----	ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥

سارگ مہلا 5 -- | محلا	----	ਸਾਰਗ ਮਹਲਾ ੫ ॥
مائی دھیرِ رہی پّرء بہُتُ بِراگِئو --	----	ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥
انِک بھانْتِ آنُوپ رنگ رے تِنّ سِءُ رُچے ن لاگِئو --1-- رہاءُ --	----	ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥
نِس باسُر پّرء پّرء مُکھِ ٹیرءُ نِینْد پلک نہی جاگِئو --	----	ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ ॥
ہار کجر بستّر انِک سِیگار رے بِنُ پِر سبھےَ بِکھُ لاگِئو --1--	----	ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥
پُوچھءُ پُوچھءُ دِین بھانْتِ کرِ کوئُو کہےَ پّرء دیسانْگِئو --	----	ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥
ہِینْءُ دینْءُ سبھُ منُ تنُ ارپءُ سِیسُ چرنْ پرِ راکھِئو --2--	Page# [1204]	ਹੀਂਉ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥੨॥
چرنْ بنّدنا امول داسرو دینْءُ سادھسنّگتِ ارداگِئو --	----	ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥
کرہُ کرِپا موہِ پّربھو مِلاوہُ نِمکھ درسُ پیکھاگِئو --3--	----	ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ ॥੩॥
دّرِسٹ بھئی تب بھیترِ آئِئو میرا منُ اندِنُ سِیتلاگِئو --	----	ਦ੍ਰਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ ॥

کہُ نانکُ رسِ منّگل گاۓ سبدُ اناہدُ باجِئو ۔۔4۔۔5۔۔	----	ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥੪॥੫॥
سارگ مہلا[1] 5 ۔۔ | [1]محلا۔	----	ਸਾਰਗ ਮਹਲਾ ੫ ॥
مائی ستِ ستِ ستِ ہرِ ستِ ستِ ستِ سادھا ۔۔	----	ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥
بچنُ گرُو جو پُورے کہِئو مےَ چھیکِ گانْٹھری بادھا ۔۔1۔۔ رہاءُ ۔۔	----	ਬਚਨੁ ਗੁਰੂ ਜੋ ਪੂਰੇ ਕਹਿਓ ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥
نِس باسُر نکھِئتّر بِناسی روِ سسِیئر بیِنادھا ۔۔	----	ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥
گرِ بسُدھا جل پون جائِگو اِکِ سادھ بچن اٹلادھا ۔۔1۔۔	----	ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥
انڈّ بِناسی جیر بِناسی اُتبھُج سیت بِنادھا ۔۔	----	ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥
چارِ بِناسی کھٹہِ بِناسی اِکِ سادھ بچن نِہچلادھا ۔۔2۔۔	----	ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥੨॥
راج بِناسی تام بِناسی ساتکُ بھی بیِنادھا ۔۔	----	ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥

دِرسٹِمان ہےَ سگل بِناسی اِکِ سادھ بچن آگادھا ۔۔3۔۔	----	ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥੩॥
آپے آپِ آپ ہی آپے سبھُ آپن کھیلُ دِکھادھا ۔۔	----	ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥
پائِئو ن جائی کہی بھانْتِ رے پّربھُ نانک گُر مِلِ لادھا ۔۔4۔۔6۔۔	----	ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥
سارگ مہلا[1] 5 ۔۔ | [1]محلا۔	----	ਸਾਰਗ ਮਹਲਾ ੫ ॥
میرےَ منِ باسِبو گُر گوبِنّد ۔۔	----	ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥
جہاں سِمرنُ بھئِو ہےَ ٹھاکُر تہاں نگر سُکھ آننّد ۔۔1۔۔ رہاءُ ۔۔	----	ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥
جہاں بِیسرےَ ٹھاکُرُ پِیارو تہاں دُوکھ سبھ آپد ۔۔	----	ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥
جہ گُن گاءِ آننّد منّگل رُوپ تہاں سدا سُکھ سنّپد ۔۔1۔۔	----	ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥
جہا سّرون ہرِ کتھا ن سُنیئےَ تہ مہا بھئِیان اُدِیاند ۔۔	----	ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥
جہاں کِیرتنُ سادھسنّگتِ رسُ تہ سگھن باس پھلانْند ۔۔2۔۔	----	ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥

بِنُ سِمرن کوٹِ برکھ جِیوے سگلی ائُدھ برِتھاند --	----	ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥
ایک نِمکھ گوبِنّد بھجنُ کرِ تءُ سدا سدا جِیواند --3--	----	ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥
سرنِ سرنِ سرنِ پرّبھ پاوءُ دِیجےَ سادھسنّگتِ کِرپاند --	----	ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥
نانک پُورِ رہِئو ہےَ سرب مےَ سگل گُنا بِدھِ جاںند --4--7--	----	ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
اب موہِ رام بھروسءُ پاۓ --	----	ਅਬ ਮੋਹਿ ਰਾਮ ਭਰੋਸਉ ਪਾਏ ॥
جو جو سرنِ پرِئو کرُناندِھِ تے تے بھوہِ تراۓ --1-- رہاءُ --	----	ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥
سُکھِ سوئِئو ارُ سہجِ سمائِئو سہسا گُرہِ گواۓ --	----	ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥
جو چاہت سوئی ہرِ کیِئو من بانْچھت پھل پاۓ --1--	----	ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥
ہِردےَ جپءُ نیتّر دھِیانُ لاوءُ سّرونی کتھا سُناۓ --	----	ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥

چرنٔی چلءُ مارگِ ٹھاکُر کےَ رسنا ہرِ گُنڑ گاۓ --2--	----	ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥
دیکھِئو دٔرِسٹِ سرب منّگل رُوپ اُلٹی سنّت کراۓ --	Page# [1205]	ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥
پائِئو لالُ امولُ نامُ ہرِ چھوڈِ ن کتہُو جاۓ --3--	----	ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥
کون اُپما کئُن بڈائی کِیا گُن کہءُ رِیجھاۓ --	----	ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥
ہوت کّرِپال دِین دئِیا پّربھ جن نانکؔ داس دساۓ --4--8--	----	ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
اوُءِ سُکھ کا سِءُ برنِ سُناوت --	----	ਉਇ ਸੁਖ ਕਾ ਸਿਉ ਬਰਨਿ ਸੁਨਾਵਤ ॥
اند بِنودپیکھِ پّربھ درسن منِ منّگل گُن گاوت --1-- رہاءُ --	----	ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
بِسم بھئی پیکھِ بِسمادی پوُرِ رہے کِرپاوت --	----	ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥
پِیئو انّمرِت نامُ اموُلک جِءُ چاکھِ گوُنّگا مُسکاوت --1--	----	ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥

جَیسے پونُ بنّدھ کرِ راکھِئو بُوجھ ن آوت جاوت --	----	ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥
جا کءُ رِدے پّرگاسُ بھئِئو ہرِ اُیا کی کہی ن جاءِ کہاوت --2--	----	ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥
آن اُپاو جیتے کِچھُ کہِیئہِ تیتے سِکھے پاوت --	----	ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥
اچِنّت لالُ گرِہ بھیترِ پّرگٹِئو اگم جَیسے پرکھاوت --3--	----	ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥
نِرگُنّ نِرنّکار ابناسی اتُلو تُلِئو ن جاوت --	----	ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥
کہُ نانک اجرُ جِن جریا تِس ہی کءُ بنِ آوت --4--9--	----	ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸੁ ਹੀ ਕਉ ਬਨਿ ਆਵਤ ॥੪॥੯॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
بِکھئی دِنُ رَینِ اِو ہی گُدارے --	----	ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥
گوبِنّدُ ن بھجے اہنّبُدھِ ماتا جنمُ جُوئے جِءُ ہارے --1-- رہاءُ --	----	ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥
نامُ امولا پّرِیتِ ن تِس سِءُ پر نِنّدا ہِتکارے --	----	ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥

چھاپرُ باندھِ سوارے ترِنْ کو دُیارے پاوکُ جارے --1--	----	ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥
کالر پوٹ اُٹھاوے مُونّڈھِ انّمرِتُ من تے ڈارے --	----	ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥
اوڈھے بستّر کاجر مہ پریا بہُرِ بہُرِ پھِر جھارے --2--	----	ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥
کاٹے پیڈُ ڈال پرِ ٹھاڈھَو کھاءِ کھاءِ مُسکارے --	----	ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥
گرِئو جاءِ رساتلِ پرِئو چھِٹی چھِٹی سِر بھارے --3--	----	ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥
نِروَیرے سنّگِ وَیرُ رچاۓ پہُچِ ن سکے گوارے --	----	ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥
کہُ نانک سنّتن کا راکھا پاربرّہمُ نِرنّکارے --4--10--	----	ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
اورِ سبھِ بھُولے بھ٘رمت ن جانِیا --	----	ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥
ایکُ سُدھاکھرُ جا کے ہِردے وسِیا تِن بیدہِ تتُ پچھانِیا --1-- رہاءُ --	----	ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥

پروِرتِ مارگُ جیتا کِچھُ ہوئیٔ تیتا لوگ پچارا ۔۔	----	ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥
جءُ لءُ رِدےَ نہی پرگاسا تءُ لءُ اندھ انّدھارا ۔۔1۔۔	----	ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ ॥੧॥
جَیسے دھرتی سادھےَ بہُ بِدھِ بِنُ بیجےَ نہی جانْمےَ ۔۔	----	ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥
رام نام بِنُ مُکتِ ن ہوئی ہےَ تُٹےَ ناہی ابھِمانےَ ۔۔2۔۔	----	ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥੨॥
نیِرُ بِلووےَ اتِ سّرمُ پاوےَ نَینُو کیَسے رِسےَ ۔۔	----	ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥
بِنُ گُر بھیٹے مُکتِ ن کاہُو مِلت نہی جگدِسےَ ۔۔3۔۔	----	ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥੩॥
کھوجت کھوجت اِہےَبیچارِئو سرب سُکھا ہرِ ناما ۔۔	----	ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥
کہُ نانک تِسُ بھئِو پراپتِ جا کےَ لیکھُ متھاما ۔۔4۔۔11۔۔	Page# [1206]	ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥
سارگ مہلا[1] 5 ۔۔ | محلا[1]۔	----	ਸਾਰਗ ਮਹਲਾ ੫ ॥
اندِنُ رام کے گُنڑ کہِیۓ ۔۔	----	ਅਨਦਿਨੁ ਰਾਮ ਕੇ ਗੁਣ ਕਹੀਐ ॥

ਸਗਲ ਪਦਾਰਥ ਸਰਬ ਸੂਖ ਸਿਧਿ
ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥

سگل پدارتھ سرب سُوکھ سِدھِ
من بانْچھت پھل لہیئَ --1-- رہاءُ --

ਆਵਹੁ ਸੰਤ ਪ੍ਰਾਨ ਸੁਖਦਾਤੇ
ਸਿਮਰਹ ਪ੍ਰਭੁ ਅਬਿਨਾਸੀ ॥

آوہُ سنّت پّران سُکھداتے
سِمرہ پّربھُ ابناسی --

ਅਨਾਥਹ ਨਾਥੁ ਦੀਨ ਦੁਖ ਭੰਜਨ
ਪੂਰਿ ਰਹਿਓ ਘਟ ਵਾਸੀ ॥੧॥

اناتھہ ناتھُ دِین دُکھ بھنّجن
پُورِ رہِئو گھٹ واسی --1--

ਗਾਵਤ ਸੁਨਤ ਸੁਨਾਵਤ ਸਰਧਾ
ਹਰਿ ਰਸੁ ਪੀ ਵਡਭਾਗੇ ॥

گاوت سُنت سُناوت سردھا
ہرِ رسُ پی وڈبھاگے --

ਕਲਿ ਕਲੇਸ ਮਿਟੇ ਸਭਿ ਤਨ ਤੇ
ਰਾਮ ਨਾਮ ਲਿਵ ਜਾਗੇ ॥੨॥

کلِ کلیس مٹے سبھِ تن تے
رام نام لِو جاگے --2--

ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ
ਹਰਿ ਸਿਮਰਨਿ ਬੰਧਨ ਤੂਟੇ ॥

کامُ کرودھُ جھُوٹھُ تجِ نِندا
ہرِ سِمرنِ بنّدھن تُوٹے --

ਮੋਹ ਮਗਨ ਅਹੰ ਅੰਧ ਮਮਤਾ
ਗੁਰ ਕਿਰਪਾ ਤੇ ਛੂਟੇ ॥੩॥

موہ مگن اہنّ اندھ ممتا
گُر کِرپا تے چھُوٹے --3--

ਤੂ ਸਮਰਥੁ ਪਾਰਬ੍ਰਹਮ ਸੁਆਮੀ
ਕਰਿ ਕਿਰਪਾ ਜਨੁ ਤੇਰਾ ॥

تُو سمرتھُ پاربّرہم سُیامی
کرِ کِرپا جنُ تیرا --

ਪੂਰਿ ਰਹਿਓ ਸਰਬ ਮਹਿ ਠਾਕੁਰੁ
ਨਾਨਕ ਸੋ ਪ੍ਰਭੁ ਨੇਰਾ ॥੪॥੧੨॥

پُورِ رہِئو سرب مہِ ٹھاکُرُ
نانک سو پّربھُ نیرا --4--12--

ਸਾਰਗ ਮਹਲਾ ੫ ॥

سارگ مہلا[1] 5 -- | محلا[1]

بِلہاری گُردیو چرن --	----	ਬਲਿਹਾਰੀ ਗੁਰਦੇਵ ਚਰਨ ॥
جا کے سنگِ پاربرہمُ دھیائیۓ اُپدیسُ ہماری گتِ کرن --1-- رہاءُ --	----	ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥
دُوکھ روگ بھے سگل بِناسے جو آوے ہرِ سنّت سرن --	----	ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥
آپ جپے اورہ نامُ جپاوے وڈ سمرتھ تارن ترن --1--	----	ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥
جا کو منّترُ اُتارے سہسا اُونے کءُ سُبھر بھرن --	----	ਜਾ ਕੋ ਮੰਤ੍ਰੁ ਉਤਾਰੈ ਸਹਸਾ ਊਨੇ ਕਉ ਸੁਭਰ ਭਰਨ ॥
ہرِ داسن کی آگیا مانت تے ناہی پھُنِ گربھ پرن --2--	----	ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥
بھگتن کی ٹہل کماوت گاوت دُکھ کاٹے تا کے جنم مرن --	----	ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥
جا کءُ بھئِیو کرپالُ بیٹھلا تِن ہرِ ہرِ اجر جرن --3--	----	ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥
ہرِ رسہِ اگھانے سہجِ سمانے مُکھ تے ناہی جات برن --	----	ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥

ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥	----	گُر پّرسادِ نانک سنّتوکھے نامُ پّربھُو جپِ جپِ اُدھرن --13--4--
ਸਾਰਗ ਮਹਲਾ ੫ ॥	----	سارگ مہلا[1] 5 -- | [1]محلا-
ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥	----	گائِئو ری مےَ گُݨ نِدھِ منّگل گائِئو --
ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥	----	بھلے سنّجوگ بھلے دِن اُئُسر جءُ گوپالُ رِیجھائِئو --1-- رہاءُ --
ਸੰਤਹ ਚਰਨ ਮੋਰਲੋ ਮਾਥਾ ॥	----	سنّتہ چرن مورلو ماتھا --
ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥	----	ہمرے مستکِ سنّت دھرے ہاتھا --1--
ਸਾਧਹ ਮੰਤ੍ਰੁ ਮੋਰਲੋ ਮਨੂਆ ॥	----	سادھہ منّترُ مورلو منُویا --
ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥	----	تا تے گتُ ہوۓ ترّےَ گُنِیا --2--
ਭਗਤਹ ਦਰਸੁ ਦੇਖਿ ਨੈਨ ਰੰਗਾ ॥	----	بھگتہ درسُ دیکھِ نَین رنّگا --
ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥	----	لوبھ موہ تُوٹے بھّرم سنّگا --3--
ਕਹੁ ਨਾਨਕ ਸੁਖ ਸਹਜ ਅਨੰਦਾ ॥	----	کہُ نانک سُکھ سہج اننّدا --
ਖੋਲ੍ਹਿ ਭੀਤਿ ਮਿਲੇ ਪਰਮਾਨੰਦਾ ॥੪॥੧੪॥	----	کھولّہِ بھیتِ ملے پرماننّدا --4--14--
ਸਾਰਗ ਮਹਲਾ ੫ ਘਰੁ ੨	----	سارگ مہلا[1] 5 گھرُ 2 | [1]محلا-
੧ੴ ਸਤਿਗੁਰ ਪ੍ਰਸਾਦਿ ॥	----	੧ੴ ستِگُر پّرسادِ --
ਕੈਸੇ ਕਹਉ ਮੋਹਿ ਜੀਅ ਬੇਦਨਾਈ ॥	----	کَیسے کہءُ موہِ جیء بیدنائی --

درسن پِیاس پِّرء پِّریتِ منوہر مَن ن رہے بہُ بِدھِ اُمکائی --1-- رہاءُ --	----	ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥
چِتونِ چِتوءُ پِّرء پِّریتِ بَیراگی کدِ پاوءُ ہرِ درسائی --	----	ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥
جتن کرءُ اِہُ مَنُ نہی دھیرے کوئُو ہے رے سنّتُ مِلائی --1--	Page# [1207]	ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥
جپ تپ سنّجم پُنّن سبھِ ہومءُ تِسُ ارپءُ سبھِ سُکھ جانْئی --	----	ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
ایک نِمکھ پِّرء درسُ دِکھاوے تِسُ سنّتن کے بلِ جانْئی --2--	----	ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥
کرءُ نِہورا بہُتُ بینتی سیوءُ دِنُ رَینائی --	----	ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
مانُ ابھِمانُ ہءُ سگل تِیاگءُ جو پِّرء بات سُنائی --3--	----	ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਣਾਈ ॥੩॥
دیکھِ چرِتّر بھئی ہءُ بِسمنِ گُرِ ستِگُرِ پُرکھِ مِلائی --	----	ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥

پّربھ رنّگ دِئیال موہِ گرِہ مہِ پائِیا جن نانکؑ تپتِ بجُھائی --4--1--15--	----	ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
رے مُوڑّہے تُوکِءُ سِمرت اب ناہی --	----	ਰੇ ਮੂੜ੍ਹੇ ਤੂ ਕਿਉ ਸਿਮਰਤ ਅਬ ਨਾਹੀ ॥
نرکؑ گھور مہِ اُردھ تپُ کرتا نِمکھ نِمکھ گُݨ گانْہی --1-- رہاءُ --	----	ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥
اِنکؑ جنم بھّرمتَو ہی آئِئو مانس جنمُ دُلبھاہی --	----	ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥
گربھ جوݨِ چھوڈِ جءُ نِکسِئو تءُ لاگو ان ٹھانْہی --1--	----	ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥
کرِہ بُرائی ٹھگائی دِنُ رَینِ نِہپھل کرم کماہی --	----	ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥
کݨُ ناہی تُہ گاہݨ لاگے دھاءِ دھاءِ دُکھ پانْہی --2--	----	ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥
مِتھیا سنّگِ کُوڑِ لپٹائِئو اُرجھِ پرِئو کُسمانْہی --	----	ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥

دھرم راءِ جب پکرس بورے تءُ کال مُکھا اُٹھِ جاہی --3--	----	ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥
سو مِلیا جو پّربھُو مِلائیا جِس مستکِ لیکھُ لِکھانْہی --	----	ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥
کہُ نانکؑ تِنّہ جن بلِہاری جو الِپ رہے من مانْہی --16--2--4--	----	ਕਹੁ ਨਾਨਕ ਤਿਨ੍ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
کِءُ جیونُ پّریتم بِنُ مائی --	----	ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
جا کے بِچھُرت ہوت مِرتکا گِرہ مہِ رہنُ ن پائی --1-- رہاءُ --	----	ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
جیء ہیںْء پّران کو داتا جا کےَ سنّگِ سُہائی --	----	ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
کرہُ کِرپا سنّتہٗ موہِ اپُنی پّربھ منّگل گُنْ گائی --1--	----	ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
چرن سنّتن کے ماتھے میرے اُوپرِ نَینہُ دھورِ بانْچھائیں --	----	ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥

جِہ پّرسادِ ملیۓ پّربھ نانک بلِ بلِ تا کےَ ہءُ جائی --17--3--2--	----	ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
اُیا اَسر کےَ ہءُ بلِ جائی --	----	ਉਆ ਅਉਸਰ ਕੈ ਹਉ ਬਲਿ ਜਾਈ ॥
آٹھ پہر اپنا پّربھُ سِمرنُ وڈبھاگی ہرِ پائنْی --1-- رہاءُ --	----	ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
بھلو کبیرُ داسُ داسن کو اُوتمُ سَینُ جنُ نائی --	----	ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
اُوچ تے اُوچ نامدےءُ سمدرسی روِداس ٹھاکر بنْ آئی --1--	----	ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
جیءُ پِنّڈُ تنُ دھنُ سادھن کا اِہُ منُ سنّت ریناَئی --	----	ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
سنّت پّرتاپ بھرم سبھِ ناسے نانک ملے گُسائی --2--4--18--	----	ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
منورتھ پُورے ستِگُر آپ --	----	ਮਨੋਰਥ ਪੂਰੇ ਸਤਿਗੁਰ ਆਪਿ ॥

Urdu		Gurmukhi
سگل پدارتھ سِمرنِ جا کےَ آٹھ پہر میرے من جاپِ --1-- رہاۓ --	----	ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥
انمرِت نامُ سُیامی تیرا جوپیوےَ تِس ہی ترِپتاس --	Page# [1208]	ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥
جنم جنم کے کِلبِکھ ناسہِ آگےَ درگہ ہوءِ کھلاس[1] --1-- | [1]خلاس-	----	ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥
سرنِ تُماری آئِئو کرتے پاربرّہم پُورن ابِناس --	----	ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥
کرِ کرِپا تیرے چرن دھِیاوءُ نانک منِ تنِ درس پِیاس --19--5--2--	----	ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
سارگ مہلا[1] 5 گھرُ 3 | [1]محلا-	----	ਸਾਰਗ ਮਹਲਾ ੫ ਘਰੁ ੩
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
من کہا لُبھائیۓ آن کءُ --	----	ਮਨ ਕਹਾ ਲੁਭਾਈਐ ਆਨ ਕਉ ॥
اِیت اُوت پرّبھُ سدا سہائی جیء سنّگِ تیرے کام کءُ --1-- رہاۓ --	----	ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥

انمّرِت نامُ پِرء پِریت منوہر اِہے اگھاون پانْن کءُ --	----	ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥
اکال مُورتِ ہے سادھ سنّتن کی ٹھاہر نیکی دھِیان کءُ --1--	----	ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥
بانْی منّتر مہا پُرکھن کی منہِ اُتارن مانْن کءُ --	----	ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥
کھوجِ لہِئو نانک سُکھ تھاناں ہرِ ناما بِسرام کءُ --2--1--20--	----	ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
من سدا منگّل گوبِنّد گاءِ --	----	ਮਨ ਸਦਾ ਮੰਗਲ ਗੋਬਿੰਦ ਗਾਇ ॥
روگ سوگ تیرے مِٹہِ سگل اگھ نِمکھ ہیۓ ہرِ نامُ دھِیاءِ --1-- رہاءُ --	----	ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
چھوڈِ سِیانپ بہُ چترُائی سادھو سرنْی جاءِ پاءِ --	----	ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥
جءُ ہوءِ کرِپالُ دِین دُکھ بھنّجن جم تے ہووے دھرم راءِ --1--	----	ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥
ایکس بِنُ ناہی کو دُوجا آن ن بیئو لوے لاءِ --	----	ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥

مات پِتا بھائی نانک کو سُکھداتا ہرِ پّران ساءِ --2--2--21--	ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
سارگ مہلا[1] 5 -- | محلا[1]-	ਸਾਰਗ ਮਹਲਾ ੫ ॥
ہرِ جن سگل اُدھارے سنّگ کے --	ਹਰਿ ਜਨ ਸਗਲ ਉਧਾਰੇ ਸੰਗ ਕੇ ॥
بھئے پُنیت پوِتّر من جنم جنم کے دُکھ ہرے --1-- رہاءُ --	ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
مارگِ چلے تِنّہی سُکھُ پائِیا جِنّہ سِءُ گوسٹِ سے ترے --	ਮਾਰਗਿ ਚਲੇ ਤਿਨ੍ਹੀ ਸੁਖੁ ਪਾਇਆ ਜਿਨ੍ਹ ਸਿਉ ਗੋਸਟਿ ਸੇ ਤਰੇ ॥
بُوڈت گھور انّدھ کُوپ مہِ تے سادھُو سنّگِ پارِ پرے --1--	ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
جِنّہ کے بھاگ بڈے ہےَ بھائی تِنّہ سادھُو سنّگِ مُکھ جُرے --	ਜਿਨ੍ਹ ਕੇ ਭਾਗ ਬਡੇ ਹੈ ਭਾਈ ਤਿਨ੍ਹ ਸਾਧੂ ਸੰਗਿ ਮੁਖ ਜੁਰੇ ॥
تِنّہ کی دھُورِ بانْچھے نِت نانکُ پّربھُ میرا کِرپا کرے --2--3--22--	ਤਿਨ੍ਹ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
سارگ مہلا[1] 5 -- | محلا[1]-	ਸਾਰਗ ਮਹਲਾ ੫ ॥
ہرِ جن رام رام رام دھِیائے --	ਹਰਿ ਜਨ ਰਾਮ ਰਾਮ ਰਾਮ ਧਿਆਏ ॥
ایک پلک سُکھ سادھ سماگم کوٹِ بیکُنّٹھ پائنْئے --1-- رہاءُ --	ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥

دُلبھ دیہ جپ ہوت پُنیتا
جم کی تّراس نِوارے --

ਦੁਲਭ ਦੇਹ ਜਪਿ ਹੋਤ ਪੁਨੀਤਾ
ਜਮ ਕੀ ਤ੍ਰਾਸ ਨਿਵਾਰੈ ॥

مہاپتت کے پاتِک اُترہِ
ہرِ ناما اُرِ دھارے --1--

ਮਹਾ ਪਤਿਤ ਕੇ ਪਾਤਿਕ ਉਤਰਹਿ
ਹਰਿ ਨਾਮਾ ਉਰਿ ਧਾਰੈ ॥੧॥

جو جو سُنۓ رام جس نِرمل
تا کا جنم مرݨ دُکھ ناسا --

ਜੋ ਜੋ ਸੁਣੈ ਰਾਮ ਜਸੁ ਨਿਰਮਲ
ਤਾ ਕਾ ਜਨਮ ਮਰਣ ਦੁਖੁ ਨਾਸਾ ॥

کہُ نانک پائیۓ وڈبھا گیں
من تن ہوءِ بِگاسا --2--4--23--

ਕਹੁ ਨਾਨਕ ਪਾਈਐ ਵਡਭਾਗੀ
ਮਨ ਤਨ ਹੋਇ ਬਿਗਾਸਾ ॥੨॥੪॥੨੩॥

سارگ مہلا[1] 5 دُپدے گھرُ 4 | [1]محلا

ਸਾਰਗ ਮਹਲਾ ੫ ਦੁਪਦੇ ਘਰੁ ੪

Page# [1209]

ੴ ستگُر پّرسادِ --
ੴ ਸਤਿਗੁਰ ਪ੍ਰਸਾਦਿ ॥

موہن گھرِ آوہُ کرءُ جودرِیا --

ਮੋਹਨ ਘਰਿ ਆਵਹੁ ਕਰਉ ਜੋਦਰੀਆ ॥

مانُ کرءُ ابھمانے بولءُ
بھول چوک تیری پّرء چِرِیا --1-- رہاءُ
--

ਮਾਨੁ ਕਰਉ ਅਭਿਮਾਨੈ ਬੋਲਉ
ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥

نِکٹ سُنءُ اُرپیکھءُ ناہی
بھرمِ بھرمِ دُکھ بھرِیا --

ਨਿਕਟਿ ਸੁਨਉ ਅਰੁ ਪੇਖਉ ਨਾਹੀ
ਭਰਮਿ ਭਰਮਿ ਦੁਖ ਭਰੀਆ ॥

ہوءِ کرِپال گُر لاہِ پاردو
مِلءُ لال منُ ہرِیا --1--

ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ
ਮਿਲਉ ਲਾਲ ਮਨੁ ਹਰੀਆ ॥੧॥

ایکؔ نِمکھ جے بِسرےَ سُیامی جانءُ کوٹِ دِنس لکھ برِییا --	----	ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥
سادھسنّگتِ کی بھِیر جءُ پائی تءُ نانکؔ ہرِ سنّگِ مِرِییا --24--1--2--	----	ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
اب کِیا سوچءُ سوچ بِساری --	----	ਅਬ ਕਿਆ ਸੋਚਉ ਸੋਚ ਬਿਸਾਰੀ ॥
کرنٹا سا سوئی کرِ رہِیا دیہِ ناءُ بلِہاری --1-- رہاءُ --	----	ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
چہُ دِس پھُولِ رہی بِکھِیا بِکھُ گُر منّتّرُ مُوکھِ گرُڑاری --	----	ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥
ہاتھ دےءِ راکھِئو کرِ اپُنا جِءُ جل کملا الپاری --1--	----	ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥
ہءُ ناہی کِچھُ مےَ کِیا ہوسا سبھ تُم ہی کل دھاری --	----	ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥
نانکؔ بھاگِ پرِئو ہرِ پاچھےَ راکھُ سنّت سدکاری --2--2--25--	----	ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
اب موہِ سرب اُپاو بِرکاتے --	----	ਅਬ ਮੋਹਿ ਸਰਬ ਉਪਾਵ ਬਿਰਕਾਤੇ ॥

کرݨ کارݨ سمرتھ سُیامی ہرِ ایکسُ تے میری گاتے --1-- رہاءُ --	----	ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥
دیکھے نانا رُوپ بہُ رنّگا ان ناہی تُم بھانْتے --	----	ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥
دینْہِ ادھارُ سرب کءُ ٹھاکُر جیء پّران سُکھداتے --1--	----	ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥
بھّرمتَو بھّرمتَو ہارِ جءُ پرِئو تءُ گُر مِلِ چرن پراتے --	----	ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥
کہُ نانک مےَ سرب سُکھُ پائِیا اِہ سُوکھِ بِہانی راتے --2--3--26--	----	ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
اب موہِ لبدھِئو ہےَ ہرِ ٹیکا --	----	ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥
گُر دئِیال بھۓ سُکھدائی انّدھُلے مانِکُ دیکھا --1-- رہاءُ --	----	ਗੁਰ ਦਇਆਲ ਭਏ ਸੁਖਦਾਈ ਅੰਧੁਲੇ ਮਾਣਿਕੁ ਦੇਖਾ ॥੧॥ ਰਹਾਉ ॥
کاٹے اگِیان تِمر نِرمِلِیا بُدھِ بِگاس بِبیکا --	----	ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥

جِءُ جل ترنگ پھینُ جل ہوئی ہےَ سیوک ٹھاکُر بھئے ایکا --1--	----	ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥
جہ تے اُٹھِءو تہ ہی آئِءو سبھ ہی اکےَ ایکا --	----	ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥
نانک دِرسٹِ آئِءو سَرب ٹھائی پرانّپتی ہرِ سمکا --2--4--27--	----	ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥
سارگ مہلا 5 -- | محلا	----	ਸਾਰਗ ਮਹਲਾ ੫ ॥
میرا منُ اکےَ ہی پرِء مانگےَ --	----	ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥
پیکھِ آئِءو سرب تھان دیس پرِء روم ن سمسرِ لاگےَ --1-- رہاءُ --	----	ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥
مےَ نیرے انِک بھوجن بہُ بنّجن تِن سِءُ دِرسٹِ ن کرےَ رُچانگےَ --	----	ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥
ہرِ رسُ چاہےَ پرِء پرِء مُکھِ ٹیرے جِءُ الِ کملا لوبھانگےَ --1--	----	ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥
گُݨ نِدھان منموہن لالن سُکھدائی سربانگےَ --	----	ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥
گُرِ نانک پربھ پاہِ پٹھائِءو مِلہُ سکھا گلِ لاگےَ --2--5--28--	Page# [1210]	ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥
سارگ مہلا 5 -- | محلا	----	ਸਾਰਗ ਮਹਲਾ ੫ ॥

اب مورو ٹھاکر سِءُ منُ ماناں --	ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥
سادھ کرِپال دئِیال بھئے ہے اوہ چھیدِئو دُسٹُ بِگانا --1-- رہاءُ --	ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥
تُم ہی سُنّدر تُمہِ سِیانے تُم ہی سُگھر سُجانا --	ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥
سگل جوگ ارُ گیان دھِیان اِک نِمکھ ن کِیمتِ[1] جاناں --1-- |	ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥੧॥
[1]قیمت-	
تُم ہی نائِک تُمہِ چھتّرپتِ تُم پُورِ رہے بھگوانا --	ਤੁਮ ਹੀ ਨਾਇਕ ਤੁਮ੍ਹਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥
پاوءُ دانُ سنّت سیوا ہرِ نانک سد کُرباناں[1] --2--6--29-- |	ਪਾਵਉ ਦਾਨੁ ਸੰਤ ਸੇਵਾ ਹਰਿ ਨਾਨਕ ਸਦ ਕੁਰਬਾਨਾਂ ॥੨॥੬॥੨੯॥
[1]قُرباناں-	
سارگ مہلا[1] 5 -- | [1]محلا-	ਸਾਰਗ ਮਹਲਾ ੫ ॥
میرے منِ چِیتِ آئے پِرء رنّگا --	ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥
بِسرِئو دھنّدھُ بنّدھُ مائِیا کو رجنِ سبائی جنّگا --1-- رہاءُ --	ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥੧॥ ਰਹਾਉ ॥
ہرِ سیوءُ ہرِ ردے بساوءُ ہرِ پائِیا ستسنّگا --	ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥

ਐਸੋ ਮਿਲਿਓ ਮਨੋਹਰੁ ਪ੍ਰੀਤਮੁ
ਸੁਖ ਪਾਏ ਮੁਖ ਮੰਗਾ ॥੧॥

اَیسو مِلِئو منوہرُ پرِیتمُ
سُکھ پاۓ مُکھ منّگا ـ۔1ـ۔

ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ
ਭੋਗਉ ਭੋਗ ਨਿਸੰਗਾ ॥

پرِءُ اپنا گُرِ بسِ کرِ دِینا
بھوگءُ بھوگ نِسنّگا ـ۔

ਨਿਰਭਉ ਭਏ ਨਾਨਕ ਭਉ ਮਿਟਿਆ
ਹਰਿ ਪਾਇਓ ਪਾਠੰਗਾ ॥੨॥੭॥੩੦॥

نِربھءُ بھۓ نانک بھءُ مِٹیا
ہرِ پائِئو پاٹھنّگا ـ۔2ـ۔7ـ۔30ـ۔

ਸਾਰਗ ਮਹਲਾ ੫ ॥

سارگ مہلا[1] 5 ـ۔ | [1]محلا۔

ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥

ہرِ جیءُ کے درسن کءُ کُربانی[1] ـ۔ |
[1]قُربانی۔

ਬਚਨ ਨਾਦ ਮੇਰੇ ਸ੍ਰਵਨਹੁ ਪੂਰੇ
ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥

بچن ناد میرے سّرونہُ پُورے
دیہا پرِء انکِ سمانی ـ۔1ـ۔ رہاءُ ـ۔

ਛੁਟਰਿ ਤੇ ਗੁਰਿ ਕੀਈ ਸੋੁਹਾਗਨਿ
ਹਰਿ ਪਾਇਓ ਸੁਘੜ ਸੁਜਾਨੀ ॥

چھُوٹرِ تے گُرِ کیِئی سوہاگنِ[1]
ہرِ پائِئو سُگھڑ سُجانی ـ۔ | [1]سوہاگنِ۔

ਜਿਹ ਘਰ ਮਹਿ ਬੈਸਨੁ ਨਹੀ ਪਾਵਤ
ਸੋ ਥਾਨੁ ਮਿਲਿਓ ਬਾਸਾਨੀ ॥੧॥

جِہ گھر مہِ بَیسنُ نہی پاوت
سو تھانُ مِلِئو باسانی ـ۔1ـ۔

ਉਨ੍ ਕੈ ਬਸਿ ਆਇਓ ਭਗਤਿ ਬਛਲੁ
ਜਿਨਿ ਰਾਖੀ ਆਨ ਸੰਤਾਨੀ ॥

اُنّہ کےَ بسِ آئِئو بھگتِ بچھلُ
جِنِ راکھی آن سنّتانی ـ۔

ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ
ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥

کہُ نانک ہرِ سنّگِ منُ مانِیا
سبھ چُوکی کانڑِ لوکانی[1] ـ۔2ـ۔8ـ۔31ـ۔

| [1]لوکانی۔

سارگ مہلا[1] 5 -- | [1]محلا-

ਸਾਰਗ ਮਹਲਾ ੫ ॥

اب موروٗ پنّچا تے سنّگ توٗٹا --

ਅਬ ਮੋਰੋ ਪੰਚਾ ਤੇ ਸੰਗੁ ਤੂਟਾ ॥

درسنُ دیکھِ بھئے منِ آند
گُر کِرپا تے چھوٗٹا --1-- رہاءُ --

ਦਰਸਨੁ ਦੇਖਿ ਭਏ ਮਨਿ ਆਨਦ
ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥

بِکھم تھان بہُت بہُ دھرِییا
انِک راکھ سوٗرُوٹا --

ਬਿਖਮ ਥਾਨ ਬਹੁਤ ਬਹੁ ਧਰੀਆ
ਅਨਿਕ ਰਾਖ ਸੂਰੂਟਾ ॥

بِکھم گاڑہ کرُ پہُچےَ ناہی
سنّت سانتھ بھئے لوٗٹا --1--

ਬਿਖਮ ਗਾਰ੍ਹ ਕਰੁ ਪਹੁਚੈ ਨਾਹੀ
ਸੰਤ ਸਾਨਥ ਭਏ ਲੂਟਾ ॥੧॥

بہُت کھجانے[1] میرےَ پالےَ پرِیا
امول لال آکھوٗٹا -- | [1]خزانے-

ਬਹੁਤੁ ਖਜਾਨੇ ਮੇਰੈ ਪਾਲੈ ਪਰਿਆ
ਅਮੋਲ ਲਾਲ ਆਖੂਟਾ ॥

جن نانک پ٘ربھِ کِرپا دھاری
تءُ من مہِ ہرِ رسُ گھوٗٹا
--2--9--32--

ਜਨ ਨਾਨਕ ਪ੍ਰਭਿ ਕਿਰਪਾ ਧਾਰੀ
ਤਉ ਮਨ ਮਹਿ ਹਰਿ ਰਸੁ ਘੂਟਾ
॥੨॥੯॥੩੨॥

سارگ مہلا[1] 5 -- | [1]محلا-

ਸਾਰਗ ਮਹਲਾ ੫ ॥

اب میرو ٹھاکُر سِءُ منُ لینا --

ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥

پ٘ران دانُ گُرِ پوٗرےَ دِییا
اُرجھائِئو جِءُ جل مینا --1-- رہاءُ --

ਪ੍ਰਾਨ ਦਾਨੁ ਗੁਰਿ ਪੂਰੈ ਦੀਆ
ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥

کام ک٘رودھ لوبھ مد متسر
اِہ ارپ سگل دانُ کینا --

ਕਾਮ ਕ੍ਰੋਧ ਲੋਭ ਮਦ ਮਤਸਰ
ਇਹ ਅਰਪਿ ਸਗਲ ਦਾਨੁ ਕੀਨਾ ॥

مںّتّر دِرڑاءِ ہرِ اَئُکھدھُ گُرِ دِیئو
ت ءُ مِلِئو سگل پّربِینا --1--

ਮੰਤ੍ਰੁ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ
ਤਉ ਮਿਲਿਓ ਸਗਲ ਪ੍ਰਬੀਨਾ ॥੧॥

گّرِہُ تیرا تُو ٹھاکُرُ میرا
گُرِ ہ ءُ کھوئی پّربھُ دِینا --

ਗ੍ਰਿਹੁ ਤੇਰਾ ਤੂ ਠਾਕੁਰੁ ਮੇਰਾ
ਗੁਰਿ ਹਉ ਖੋਈ ਪ੍ਰਭੁ ਦੀਨਾ ॥

کہُ نانک مےَ سہج گھرُ پائِیا
ہرِ بھگتِ بھنّڈار کھجِینا[1]
--2--10--33-- | [1]خزِینا-

ਕਹੁ ਨਾਨਕ ਮੈ ਸਹਜ ਘਰੁ ਪਾਇਆ
ਹਰਿ ਭਗਤਿ ਭੰਡਾਰ ਖਜੀਨਾ
॥੨॥੧੦॥੩੩॥

سارگ مہلا[1] 5 -- | [1]محلا-

Page#
[1211]

ਸਾਰਗ ਮਹਲਾ ੫ ॥

موہن سبھِ جی ءتیرے تُو تارہِ --

ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥

چھُٹہِ سنّگھار نِمکھ کِرپا تے
کوٹِ بّرہمنّڈ اُدھارہِ --1-- رہاءُ --

ਛੁਟਹਿ ਸੰਘਾਰ ਨਿਮਖ ਕਿਰਪਾ ਤੇ
ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥

کرہِ ارداسِ[1] بہُت بینںّتی
نِمکھ نِمکھ سامّہارہِ -- | [1]عرداِس-

ਕਰਹਿ ਅਰਦਾਸਿ ਬਹੁਤੁ ਬੇਨੰਤੀ
ਨਿਮਖ ਨਿਮਖ ਸਾਮ੍ਹ੍ਹਾਰਹਿ ॥

ہوہُ کّرِپال دِین دُکھ بھنّجن
ہاتھ دےءِ نِستارہِ --1--

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ
ਹਾਥ ਦੇਇ ਨਿਸਤਾਰਹਿ ॥੧॥

کِیا اے بھُوپتِ بپُرے کہِیئہِ
کہُ اے کِس نو مارہِ --

ਕਿਆ ਏ ਭੂਪਤਿ ਬਪੁਰੇ ਕਹੀਅਹਿ
ਕਹੁ ਏ ਕਿਸ ਨੋ ਮਾਰਹਿ ॥

راکھُ راکھُ راکھُ سُکھداتے سبھُ نانکُ جگتُ تُمہّارہِ --34--11--2--	----	ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹਾਰਹਿ ॥੨॥੧੧॥੩੪॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
اب موہِ دھنُ پائِئو ہرِ ناما --	----	ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥
بھئے اچِنّت ترِسن سبھ بُجھی ہےَ اِہُ لِکھِئو لیکھُ متھاما --1-- رہاءُ --	----	ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
کھوجت کھوجت بھئِئو بیَراگی پھِرِ آئِئو دیہ گِراما --	----	ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥
گُرِ کرِپالِ سئُدا اِہُ جورِئو ہتھِ چرِئو لالُ اگاما --1--	----	ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥
آن باپار بنج جو کرِیئہِ تیتے دُوکھ سہاما --	----	ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥
گوبِنّد بھجن کے نِربھےَ واپاری ہرِ راسِ نانک رام ناما --35--12--2--	----	ਗੋਬਿੰਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
میرےَ منِ مِسٹ لگے پرِء بولا --	----	ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥

گُرِ باہ پکرِ پرّبھ سیوا لائے سد دئیالُ ہرِ ڈھولا --1-- رہاءُ --	ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥
پرّبھ تُو ٹھاکُرُ سرب پرّتپالکُ موہِ کلتّر سہِت سبھِ گولا --	ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥
مانُ تانُ سبھُ تُوہے تُوہے اِکُ نامُ تیرا مےَ اولّہا --1--	ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹਾ ॥੧॥
جے تکھتِ[1] بیَسالہِ تءُ داس تمہّارے گھاسُ بڈھاوہِ کیتک بولا -- | [1]تخت	ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥
جن نانک کے پرّبھ پُرکھ بِدھاتے میرے ٹھاکُر اگہ اتولا --36--13--2--	ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥
سارگ مہلا[1] 5 -- | [1]محلا	ਸਾਰਗ ਮਹਲਾ ੫ ॥
رسنا رام کہت گُنڑ سوہنّ --	ਰਸਨਾ ਰਾਮ ਕਹਤ ਗੁਣ ਸੋਹੰ ॥
ایک نمکھ اوپاءِ سماوےَ دیکھِ چرِت من موہنّ --1-- رہاءُ --	ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
جِسُ سُنِئےَ من ہوءِ رہسُ اتِ رِدےَ مان دُکھ جوہنّ --	ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥
سُکھُ پائِئو دُکھُ دُورِ پرائِئو بنڑِ آئی پرّبھ توہنّ --1--	ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥

کِلوِکھ گۓ من نِرمل ہوئی ہےَ گُرِ کاڈھے مائِیا دّروہنّ ۔۔	----	ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥
کہُ نانک مےَ سو پّربھُ پائِیا کرنڑ کارنڑ سمر تھوہنّ ۔۔37۔۔14۔۔2۔۔	----	ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥
سارگ مہلا[1] 5 ۔۔ | [1]محلا۔	----	ਸਾਰਗ ਮਹਲਾ ੫ ॥
نَینہُ دیکھِئو چلتُ تماسا[1] ۔۔ | [1]تماشا۔	----	ਨੈਨਹੁ ਦੇਖਿਓ ਚਲਤੁ ਤਮਾਸਾ ॥
سبھ ہُو دُورِ سبھ ہُو تے نیرےَ اگم اگم گھٹ واسا ۔۔1۔۔ رہاءُ ۔۔	----	ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥
ابھُولُ ن بھُولےَ لِکھِئو ن چلاوےَ متا ن کرےَ پچاسا ۔۔	----	ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥
کھِن مہِ ساجِ سوارِ بِناہےَ بھگتِ وچھل گُنتاسا ۔۔1۔۔	----	ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥
انّدھ کُوپ مہِ دِیپکُ بلِئو گُرِ رِدےَ کِیئو پرگاسا ۔۔	----	ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥
کہُ نانک درسُ پیکھِ سُکھُ پائِیا سبھ پُورن ہوئی آسا ۔۔38۔۔15۔۔2۔۔	----	ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥
سارگ مہلا[1] 5 ۔۔ | [1]محلا۔	Page# [1212]	ਸਾਰਗ ਮਹਲਾ ੫ ॥

ਚਰਨਹ ਗੋਬਿੰਦ ਮਾਰਗੁ ਸੁਹਾਵਾ ॥
چرنہ گوبِنّد مارگُ سُہاوا --

ਆਨ ਮਾਰਗ ਜੇਤਾ ਕਿਛੁ ਧਾਈਐ
ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥
آن مارگ جیتا کِچھُ دھائیٔے
تیتو ہی دُکھُ ہاوا --1-- رہاءُ --

ਨੇਤ੍ਰ ਪੁਨੀਤ ਭਏ ਦਰਸੁ ਪੇਖੇ
ਹਸਤ ਪੁਨੀਤ ਟਹਲਾਵਾ ॥
نیتر پُنیت بھۓ درسُ پیکھے
ہست پُنیت ٹہلاوا --

ਰਿਦਾ ਪੁਨੀਤ ਰਿਦੈ ਹਰਿ ਬਸਿਓ
ਮਸਤ ਪੁਨੀਤ ਸੰਤ ਧੂਰਾਵਾ ॥੧॥
رِدا پُنیت رِدے ہرِ بسِئو
مست پُنیت سنّت دھُوراوا --1--

ਸਰਬ ਨਿਧਾਨ ਨਾਮਿ ਹਰਿ ਹਰਿ ਕੈ
ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥
سرب نِدھان نامِ ہرِ ہرِ کے
جِسُ کرمِ لِکھیا تِنِ پاوا --

ਜਨ ਨਾਨਕ ਕਉ ਗੁਰੁ ਪੂਰਾ ਭੇਟਿਓ
ਸੁਖਿ ਸਹਜੇ ਅਨਦ ਬਿਹਾਵਾ
॥੨॥੧੬॥੩੯॥
جن نانک کءُ گُرُ پُورا بھیٹِئو
سُکھِ سہجے اند بِہاوا --2--16--39--

ਸਾਰਗ ਮਹਲਾ ੫ ॥
سارگ مہلا[1] 5 -- | [1]محلا

ਧਿਆਇਓ ਅੰਤਿ ਬਾਰ ਨਾਮੁ ਸਖਾ ॥
دھیائِئو انّتِ بار نامُ سکھا --

ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ
ਤਹਾ ਤਹਾ ਤੂ ਰਖਾ ॥੧॥ ਰਹਾਉ ॥
جہ مات پِتا سُت بھائی ن پہُچے
تہا تہا تُو رکھا --1-- رہاءُ --

ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ
ਜਿਸੁ ਮਸਤਕਿ ਲੇਖੁ ਲਿਖਾ ॥
اندھ کُوپ گرِہ مہِ تِن سِمرِئو
جِسُ مستکِ لیکھُ لِکھا --

ਖੂਲੇ ਬੰਧਨ ਮੁਕਤਿ ਗੁਰਿ ਕੀਨੀ
ਸਭ ਤੂਹੈ ਤੁਹੀ ਦਿਖਾ ॥੧॥
کھُولّے بنّدھن مُکت گُرِ کینی
سبھ تُوہے تُہی دِکھا --1--

اَنّمرِت نامُ پِیا منُ تِرِپتِیا آگھاۓ رسن چکھا --	----	ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥
کہُ نانکؔ سُکھ سہجُ مےَ پائِیا گُرِ لاہی سگل تِکھا --2--17--40--	----	ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
گُر مِلِ اَیسے پ٘ربھُو دھِیائِیا --	----	ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥
بھئِئو کرِپالُ دئِیالُ دُکھ بھنّجنُ لگےَ ن تاتی بائِیا --1-- رہاءُ --	----	ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥
جیتے ساس ساس ہم لیتے تیتے ہی گُنْ گائِیا --	----	ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥
نِمکھ ن بِچھُڑےَ گھری ن بِسرےَ سد سنّگے جت جائِیا --1--	----	ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥
ہءُ بلِ بلِ بلِ بلِ چرن کمل کءُ بلِ بلِ گُر درسائِیا --	----	ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥
کہُ نانکؔ کاہُو پرواہا جءُ سُکھ ساگرُ مےَ پائِیا --2--18--41--	----	ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
میرےَ منِ سبدُ لگو گُر میِٹھا --	----	ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥

کھُلّہیو کرمُ بھئِیو پرگاسا
گھٹِ گھٹ ہرِ ہرِ ڈِیٹھا --1-- رہاءُ --

ਖੁਲ੍ਹਿਓ ਕਰਮੁ ਭਇਓ ਪਰਗਾਸਾ
ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥

پاربّرہم آجونی سنّبھءُ
سرب تھان گھٹ بِیٹھا --

ਪਾਰਬ੍ਰਹਮ ਆਜੋਨੀ ਸੰਭਉ
ਸਰਬ ਥਾਨ ਘਟ ਬੀਠਾ ॥

بھئِیو پراپت انّمرِت ناما
بلِ بلِ پرّبھ چرنِٹھا --1--

ਭਇਓ ਪਰਾਪਤਿ ਅੰਮ੍ਰਿਤ ਨਾਮਾ
ਬਲਿ ਬਲਿ ਪ੍ਰਭ ਚਰਣੀਠਾ ॥੧॥

ستسنّگت کی رینُ مُکھِ لاگی
کیِۓ سگل تیرتھ مجنیِٹھا --

ਸਤਸੰਗਤਿ ਕੀ ਰੇਣੁ ਮੁਖਿ ਲਾਗੀ
ਕੀਏ ਸਗਲ ਤੀਰਥ ਮਜਨੀਠਾ ॥

کہُ نانک رنّگِ چلُول بھۓ ہےَ
ہرِ رنّگُ ن لہےَ مجیِٹھا
--42--19--2--

ਕਹੁ ਨਾਨਕ ਰੰਗਿ ਚਲੂਲ ਭਏ ਹੈ
ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥

سارگ مہلا[1] 5 -- | محلا[1]

ਸਾਰਗ ਮਹਲਾ ੫ ॥

ہرِ ہرِ نامُ دِیئو گُرِ ساتھے --

ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥

نِمکھ بچنُ پرّبھ ہِیئرے بسِئو
سگل بھُوکھ میری لاتھے --1-- رہاءُ --

ਨਿਮਖ ਬਚਨੁ ਪ੍ਰਭ ਹੀਅਰੈ ਬਸਿਓ
ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥

کرِپا نِدھان گنْ نائِک ٹھاکُر
سُکھ سمُوہ سبھ ناتھے --

ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ
ਸੁਖ ਸਮੂਹ ਸਭ ਨਾਥੇ ॥

ایک آس موہِ تیری سُیامی
اَئُر دُتیِیا آس براتھے --1--

ਏਕ ਆਸ ਮੋਹਿ ਤੇਰੀ ਸੁਆਮੀ
ਅਉਰ ਦੁਤੀਆ ਆਸ ਬਿਰਾਥੇ ॥੧॥

نَیݨ ترِپتاسے دیکھِ درساوا گُرِ کر دھارے میرےَ ماتھے --	----	ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥
کہُ نانک مےَ اتُل سُکھُ پائِیا جنم مرݨ بھےَ لاتھے --2--20--43--	----	ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥
سارگ مہلا[1] 5 -- | محلا[1]	Page# [1213]	ਸਾਰਗ ਮਹਲਾ ੫ ॥
رے مُوڑّہے آن کاہے کت جائی --	----	ਰੇ ਮੂੜ੍ਹੇ ਆਨ ਕਾਹੇ ਕਤ ਜਾਈ ॥
سنّگِ منوہرُ انّمرِتُ ہےَ رے بھُولِ بھُولِ بِکھُ کھائی --1-- رہاءُ --	----	ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥
پّربھ سُنّدر چتُر انُوپ بِدھاتے تِس سِءُ رُچ نہی رائی --	----	ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥
موہنِ سِءُ باور منُ موہِئو جھوُٹھِ ٹھگئُری پائی --1--	----	ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥
بھئِئو دئِیالُ کّرِپالُ دُکھ ہرتا سنّتن سِءُ بنِ آئی --	----	ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥
سگل نِدھان گھرےَ مہِ پاۓ کہُ نانک جوتِ سمائی --2--21--44--	----	ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
اوئَن پّرء پّریتِ چیتِ پہلرِیِیا --	----	ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥

جو تءُ بچنُ دِیئو میرے ستِگُر
تءُ مےَ ساج سِیگرِییا --1-- رہاءُ --

ਜੋ ਤਉ ਬਚਨੁ ਦੀਓ ਮੇਰੇ ਸਤਿਗੁਰ
ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥

ہم بھُولہ تُم سدا ابھُولا
ہم پِتت تُم پِتت اُدھرِییا --

ਹਮ ਭੂਲਹ ਤੁਮ ਸਦਾ ਅਭੂਲਾ
ਹਮ ਪਤਿਤ ਤੁਮ ਪਤਿਤ ਉਧਰੀਆ ॥

ہم نیچ بِرکھ تُم مَیلاگر
لاج سنّگِ سنّگِ بسرِییا --1--

ਹਮ ਨੀਚ ਬਿਰਖ ਤੁਮ ਮੈਲਾਗਰ
ਲਾਜ ਸੰਗਿ ਸੰਗਿ ਬਸਰੀਆ ॥੧॥

تُم گنّبھِیر دھِیر اُپکاری
ہم کِیا بپُرے جنّترِییا --

ਤੁਮ ਗੰਭੀਰ ਧੀਰ ਉਪਕਾਰੀ
ਹਮ ਕਿਆ ਬਪੁਰੇ ਜੰਤਰੀਆ ॥

گُر کّرِپال نانک ہرِ میلِئو
تءُ میری سُوکھِ سیجرِییا

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ
ਤਉ ਮੇਰੀ ਸੁਖਿ ਸੇਜਰੀਆ ॥੨॥੨੨॥੪੫॥

--2--22--45--

سارگ مہلا[1] 5 -- | [1]محلا-

ਸਾਰਗ ਮਹਲਾ ੫ ॥

من اوءِ دِنس دھنّنِ پرواناں --

ਮਨ ਓਇ ਦਿਨਸ ਧੰਨਿ ਪਰਵਾਨਾਂ ॥

سپھل تے گھری سنّجوگ سُہاوے
ستِگُر سنّگِ گِیاناں --1-- رہاءُ --

ਸਫਲ ਤੇ ਘਰੀ ਸੰਜੋਗ ਸੁਹਾਵੇ
ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥

دھنّنِ سُبھاگ دھنّنِ سوہاگا
دھنّنِ دیت جِنِ ماناں --

ਧੰਨਿ ਸੁਭਾਗ ਧੰਨਿ ਸੋਹਾਗਾ
ਧੰਨਿ ਦੇਤ ਜਿਨਿ ਮਾਨਾਂ ॥

اِہُ تنُ تُمّہرا سبھُ گّرِہُ دھنُ تُمرا
ہینْءُ کیِئو کُرباناں[1] --1-- | [1]قُرباناں-

ਇਹੁ ਤਨੁ ਤੁਮ੍ਹਰਾ ਸਭੁ ਗ੍ਰਿਹੁ ਧਨੁ ਤੁਮਰਾ
ਹੀਂਉ ਕੀਓ ਕੁਰਬਾਨਾਂ ॥੧॥

کوٹِ لاکھ راج سُکھ پائے اِک نِمکھ پیکھِ دِرسٹاناں --	----	ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥
ج ءُ کہہُ مُکھہُ سیوک اِہ بَسیۓ سُکھ نانک انّت ن جاناں --46--23--2--	----	ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
اب مورو سہسا دُوکھُ گِئیا --	----	ਅਬ ਮੋਰੋ ਸਹਸਾ ਦੂਖੁ ਗਇਆ ॥
ائُر اُپاو سگل تیاگِ چھوڑے ستِگُر سرنِ پئِیا --1-- رہاءُ --	----	ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥
سرب سِدھِ کارج سبھِ سورے اہنّ روگ سگل ہی کھئِیا --	----	ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥
کوٹِ پرادھ کِھن مہِ کھ ءُ بھئی ہے گُر مِلِ ہرِ ہرِ کہِیا --1--	----	ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥
پنّچ داس گُرِ وسگتِ کینے من نہچل نِربھئِیا --	----	ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥
آءِ ن جاوے ن کت ہی ڈولے تھِرُ نانک راجِئیا --2--24--47--	----	ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
پّربھُ میرو اِت اُت سدا سہائی --	----	ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥

منموہنُ میرے جیء کوپیارو کون کہا گُن گائی --1-- رہاءُ --	----	ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥
کھیلِ کِھلاءِ لاڈ لاڈاوے سدا سدا اندائی --	----	ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥
پّرتِپالے بارِک کی نِیائی حَیسے مات پِتائی --1--	----	ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥
تِسُ بِنُ نِمکھ نہی رہِ سکیِۓ بِسرِ ن کبہُو جائی --	----	ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥
کہُ نانک مِلِ سنّتسنّگِت تے مگن بھۓ لِو لائی --2--25--48--	----	ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥
سارگ مہلا[1] 5 -- | محلا[1]-	Page# [1214]	ਸਾਰਗ ਮਹਲਾ ੫ ॥
اپنا مِیتُ سُیامی گائیۓ --	----	ਅਪਨਾ ਮੀਤੁ ਸੁਆਮੀ ਗਾਈਐ ॥
آس ن اور کاہُو کی کیِجے سُکھداتا پّربھُ دھِیائیۓ --1-- رہاءُ --	----	ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥
سُوکھ منّگل کلِیانڑ جِسہِ گھرِ تِس ہی سرنٖی پائیۓ --	----	ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥
تِسہِ تِیاگِ مانُکھُ جے سیوہُ تءُ لاج لونُ ہوءِ جائیۓ --1--	----	ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥

ایک اوٹ پکری ٹھاکُر کی
گُر مِل مت بُدھِ پائیۓ --

ਏਕ ਓਟ ਪਕਰੀ ਠਾਕੁਰ ਕੀ
ਗੁਰ ਮਿਲਿ ਮਤਿ ਬੁਧਿ ਪਾਈਐ ॥

گُݨ ندھان نانک پربھُ مِلیا
سگل چُکی مُہتائیۓ[1] --2--26--49--

ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ
ਸਗਲ ਚੁਕੀ ਮੁਹਤਾਈਐ ॥੨॥੨੬॥੪੯॥

[1] مُحتائیۓ-

سارگ مہلا[1] 5 -- | [1] محلا-

ਸਾਰਗ ਮਹਲਾ ੫ ॥

اوٹ ستاݨی پربھ جیءُ میرے --

ਓਟ ਸਤਾਣੀ ਪ੍ਰਭ ਜੀਉ ਮੇਰੈ ॥

درِسٹ ن لیاوءُ اور کاہو کءُ
ماݨ مہت پربھ تیرے --1-- رہاءُ --

ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ
ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥

انگیکارُ کیئو پربھِ اپُنے
کاڈھِ لِیا بِکھُ گھیرے --

ਅੰਗੀਕਾਰੁ ਕੀਓ ਪ੍ਰਭਿ ਅਪੁਨੈ
ਕਾਢਿ ਲੀਆ ਬਿਖੁ ਘੇਰੈ ॥

انمرت نامُ اَئُکھدھُ مُکھِ دینو
جاءِ پئیا گُر پیرے --1--

ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ
ਜਾਇ ਪਇਆ ਗੁਰ ਪੈਰੈ ॥੧॥

کون اُپما کہءُ ایک مُکھ
نرگُݨ کے داتیرے --

ਕਵਨ ਉਪਮਾ ਕਹਉ ਏਕ ਮੁਖ
ਨਿਰਗੁਣ ਕੇ ਦਾਤੇਰੈ ॥

کاٹ سِلک جءُ اپُنا کینو
نانک سُوکھ گھنیرے --2--27--50--

ਕਾਟਿ ਸਿਲਕ ਜਉ ਅਪੁਨਾ ਕੀਨੋ
ਨਾਨਕ ਸੂਖ ਘਨੇਰੈ ॥੨॥੨੭॥੫੦॥

سارگ مہلا[1] 5 -- | [1] محلا-

ਸਾਰਗ ਮਹਲਾ ੫ ॥

پربھ سِمرت دُوکھ بناسی --

ਪ੍ਰਭ ਸਿਮਰਤ ਦੂਖ ਬਿਨਾਸੀ ॥

بھئِئو کرِپالُ جیء سُکھداتا ہوئی سگل کھلاسی[1] --1-- رہاءُ -- |	----	ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥
[1]خلاسی-		
اورُ ن کوئُو سُوجھےَ پّربھ بِنُ کہُ کو کِسُ پہِ جاسی --	----	ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥
جِءُ جانٔہُ تِءُ راکھہُ ٹھاکُر سبھُ کِچھُ تُم ہی پاسی --1--	----	ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥
ہاتھ دےءِ راکھے پّربھِ اپُنے سد جیِون اِبناسی --	----	ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥
کہُ نانک منِ انںدُ بھئِیا ہےَ کاٹی جم کی پھاسی --2--28--51--	----	ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
میرو منُ جت کت تُجھہِ سمّہارے --	----	ਮੇਰੋ ਮਨੁ ਜਤ ਕਤ ਤੁਝਹਿ ਸਮ੍ਾਰੈ ॥
ہم بارِک دِین پِتا پّربھ میرے جِءُ جانہِ تِءُ پارے --1-- رہاءُ --	----	ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥
جب بھُکھَو تب بھوجنُ مانگےَ اگھاۓ سُوکھ سگھارے --	----	ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥
تب اروگ جب تُم سنّگِ بستَو چھُٹکت ہوءِ روارے --1--	----	ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥

کون بسیرو داس داسن کو تھاپ اُتھاپنہارے --	----	ਕਵਨ ਬਸੇਰੋ ਦਾਸ ਦਾਸਨ ਕੋ ਥਾਪਿ ਉਥਾਪਨਹਾਰੈ ॥
نامُ ن بِسرے تب جِیونُ پائیۓ بِنتی نانک اِہ سارے --52--29--2--	----	ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
من تے بھَے بھءُ دُورِ پرائِئو --	----	ਮਨ ਤੇ ਭੈ ਭਉ ਦੂਰਿ ਪਰਾਇਓ ॥
لال دئِیال گُلال لاڈِلے سہجِ سہجِ گُن گائِئو --1-- رہاءُ --	----	ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥
گُر بچناتِ کمات کرِپا تے بہُرِ ن کتہُو دھائِئو --	----	ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥
رہت اُپادھِ سمادھِ سُکھ آسن بھگتِ وچھلُ گرِہِ پائِئو --1--	----	ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥
نادبِنود کوڈ آنندا سہجے سہجِ سمائِئو --	----	ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥
کرنا آپِ کراون آپے کہُ نانک آپِ آپائِئو --2--30--53--	----	ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
انّمرِت نامُ منہِ آدھارو --	Page# [1215]	ਅੰਮ੍ਰਿਤ ਨਾਮੁ ਮਨਹਿ ਆਧਾਰੋ ॥

جِن دِییا تِس کےَ کُربانےَ[1] گُر پُورے نمسکارو --1-- رہاءُ -- | [1]قُربانے۔	ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
بُوجھی تِرِسنا سہجِ سُہیلا کامُ کرودھُ بِکھُ جارو --	ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥
آءِ ن جاءِ بسےَ اِہ ٹھاہر جہ آسنُ نِرنّکارو --1--	ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥
ایکےَ پرگٹُ ایکےَ گُپتا ایکےَ دھُندھُوکارو --	ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥
آدِ مدھِ انّتِ پربھُ سوئی کہُ نانک ساچُ بیچارو --2--31--54--	ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥
سارگ مہلا[1] 5 -- | [1]محلا۔	ਸਾਰਗ ਮਹਲਾ ੫ ॥
بِنُ پربھ رہنُ ن جاءِ گھری --	ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥
سرب سُوکھ تاہُو کےَ پُورن جا کےَ سُکھُ ہےَ ہری --1-- رہاءُ --	ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥
منگل رُوپ پران جیون دھن سِمرت انَد گھنا --	ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥
وڈ سمرتھُ سدا سد سنّگے گُن رسنا کون بھنا --1--	ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥

تھان پوِترا مان پوِترا پوِتر سُنن کہنہارے --	----	ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥
کہُ نانک تے بھون پوِترا جا مہِ سنّت تُمہارے --55--32--2--	----	ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
رسنا جپتی تُوہی تُوہی --	----	ਰਸਨਾ ਜਪਤੀ ਤੂਹੀ ਤੂਹੀ ॥
مات گربھ تُم ہی پرِتپالک مرِت منڈل اِک تُہی --1-- رہاءُ --	----	ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
تُمہِ پتا تُم ہی پھُن ماتا تُمہِ میت ہِت بھراتا --	----	ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥
تُم پروار تُمہِ آدھارا تُمہِ جیء پراندتا --1--	----	ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
تُمہِ کھجینا[1] تُمہِ جرِینا تُم ہی مانِک لالا -- | [1]خزِینا-	----	ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥
تُمہِ پارجات گُر تے پاۓ تءُ نانک بھۓ نِہالا --56--33--2--	----	ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥

جاہُو کاہُو اپُنو ہی چِتِ آوے --	----	ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥
جو کاہُو کو چیرو ہووت ٹھاکُر ہی پہِ جاوے --1-- رہاۓ --	----	ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥
اپنے پہِ دُوکھ اپنے پہِ سُوکھا اپنے ہی پہِ برِتھا --	----	ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ ॥
اپُنے پہِ مانُ اپُنے پہِ تانا اپنے ہی پہِ ارتھا --1--	----	ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥
کِن ہی راج جوبنُ دھن مِلکھا کِن ہی باپ مہتاری --	----	ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥
سرب تھوک نانک گُر پاۓ پُورن آس ہماری --2--34--57--	----	ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
جھُوٹھو مائِیا کو مد مانُ --	----	ਝੂਠੋ ਮਾਇਆ ਕੋ ਮਦ ਮਾਨੁ ॥
دھروہ موہ دُورِ کرِ بپُرے سنّگِ گوپالہِ جانُ --1-- رہاۓ --	----	ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥
مِتھِیا راج جوبن ارُ اُمرے میر ملک ارُ کھان[1] -- | [1]خان-	----	ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥
مِتھِیا کاپر سُگنّدھ چترُائی مِتھِیا بھوجن پان --1--	----	ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥

دِین بنّدھرو داس داسرو سنّتہ کی ساران --	----	ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥
مانْگنِ مانْگءُ ہوءِ اچِنّتا مِلُ نانک کے ہرِ پرّان	----	ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥
--58--35--2--		
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
اپُنی اِتنی کچھُو ن ساری --	----	ਅਪੁਨੀ ਇਤਨੀ ਕਛੂ ਨ ਸਾਰੀ ॥
انِک کاج انِک دھاورتا اُرجھِئو آن جنّجاری[1] --1-- رہاءُ -- | [1]زنجاری-	----	ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥
دِئُس چارِ کے دِیسہِ سنّگی اُوہاں ناہی جہ بھاری --	----	ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥
تِن سِءُ راچِ ماچِ ہِتُ لائِئو جو کامِ نہی گاواری --1--	----	ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥
ہءُ ناہی ناہی کِچھُ میرا نا ہمرو بسُ چاری --	Page# [1216]	ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥
کرن کراون نانک کے پرّبھ سنّتن سنّگِ اُدھاری	----	ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥
--59--36--2--		
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥

موہنی موہت رہےَ ن ہوری --	ਮੋਹਨੀ ਮੋਹਤ ਰਹੈ ਨ ਹੋਰੀ ॥
سادھِک سِدھ سگل کی پِیاری تُٹےَ ن کاہُو توری --1-- رہاءُ --	ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥
کھٹُ ساسترّ اُچرت رسناگر تِیرتھ گون ن تھوری --	ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥
پُوجا چکّر برت نیم تپیِیا اُوہا گیلِ ن چھوری --1--	ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥
انّدھ کُوپ مہِ پتِت ہوت جگُ سنّتہُ کرہُ پرم گتِ موری --	ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥
سادھسنّگتِ نانکُ بھِئِو مُکتا درسنُ پیکھت بھوری --2--37--60--	ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥
سارگ مہلا[1] 5 -- | [1]محلا-	ਸਾਰਗ ਮਹਲਾ ੫ ॥
کہا کرہِ رے کھاٹِ کھاٹُلی --	ਕਹਾ ਕਰਹਿ ਰੇ ਖਾਟਿ ਖਾਟੁਲੀ ॥
پونِ اپھار تور چامرو اتِ ججری تیری رے ماٹُلی --1-- رہاءُ --	ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥
اُوہی تے ہرِئو اُوہا لے دھرِئو جَیسے باسا[1] ماس دیت جھاٹُلی -- | [1]باشا-	ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥

دیونہارُ بِسارِئو اندّھلے جِءُ سپھری[1] اُدرُ بھرے بہِ ہاٹُلی --1-- [1] سفری-	----	ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥
ساد بِکار بِکار جھوٹھ رس جہ جانو تہ بھیر باٹُلی --	----	ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥
کہُ نانک سمجھُ رے اِیانے آجُ کالِ کھُلّھے تیری گانْٹھُلی --61--38--2--	----	ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲੈ੍ ਤੇਰੀ ਗਾਂਠੁਲੀ ॥੨॥੩੮॥੬੧॥
سارگ مہلا[1] 5 -- | [1] محلا-	----	ਸਾਰਗ ਮਹਲਾ ੫ ॥
گُر جیءُ سنگِ تُہارے جانِئو --	----	ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥
کوٹِ جودھ اُیا کی بات ن پُچھیۓ تاں درگہ بھی مانِئو --1-- رہاءُ --	----	ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥
کون مُولُ پرّانی کا کہِیۓ کون رُوپُ دِرّسٹانِئو --	----	ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥
جوتِ پرّگاس بھئی ماٹی سنگِ دُلبھ دیہ بکھانِئو --1--	----	ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥
تُم تے سیو تُم تے جپ تاپا تُم تے تتُ پچھانِئو --	----	ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥

کرُ مستکِ دھرِ کٹی جیوری
نانک داس دسانِئو --2--39--62--

ਕਰੁ ਮਸਤਕਿ ਧਰਿ ਕਟੀ ਜੇਵਰੀ
ਨਾਨਕ ਦਾਸ ਦਸਾਨਿਓ ॥੨॥੩੯॥੬੨॥

سارگ مہلا 5 -- | محلا

ਸਾਰਗ ਮਹਲਾ ੫ ॥

ہرِ ہرِ دِیئو سیوک کءُ نام --

ਹਰਿ ਹਰਿ ਦੀਓ ਸੇਵਕ ਕਉ ਨਾਮ ॥

مانُس کا کو بپُرو بھائی
جا کو راکھا رام --1-- رہاءُ --

ਮਾਨਸੁ ਕਾ ਕੋ ਬਪੁਰੋ ਭਾਈ
ਜਾ ਕੋ ਰਾਖਾ ਰਾਮ ॥੧॥ ਰਹਾਉ ॥

آپِ مہا جنُ آپے پنّچا
آپِ سیوک کےَ کام --

ਆਪਿ ਮਹਾ ਜਨੁ ਆਪੇ ਪੰਚਾ
ਆਪਿ ਸੇਵਕ ਕੈ ਕਾਮ ॥

آپے سگلے دُوت بِدارے
ٹھاکُر انّترجام --1--

ਆਪੇ ਸਗਲੇ ਦੂਤ ਬਿਦਾਰੇ
ਠਾਕੁਰ ਅੰਤਰਜਾਮ ॥੧॥

آپے پتِ راکھی سیوک کی
آپِ کیِئو بنّدھان --

ਆਪੇ ਪਤਿ ਰਾਖੀ ਸੇਵਕ ਕੀ
ਆਪਿ ਕੀਓ ਬੰਧਾਨ ॥

آدِ جُگادِ سیوک کی راکھےَ
نانک کو پرّبھُ جان --2--40--63--

ਆਦਿ ਜੁਗਾਦਿ ਸੇਵਕ ਕੀ ਰਾਖੈ
ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥

سارگ مہلا 5 -- | محلا

ਸਾਰਗ ਮਹਲਾ ੫ ॥

تُو میرے مِیت سکھا ہرِ پرّان --

ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥

منُ دھنُ جیءُ پِنّڈُ سبھُ تُمرا
اِہُ تنُ سیِتو تُمرےَ دھان --1-- رہاءُ --

ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ
ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥

تُم ہی دِیۓ اِنِک پّرکارا تُم ہی دِیۓ مان --	----	ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥
سدا سدا تُم ہی پتِ راکھہُ انّترجامی جان --1--	----	ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥
جِن سنّتن جانِیا تُو ٹھاکُر تے آۓ پروان --	----	ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥
جن کا سنّگُ پائیۓ وڈبھاگی نانک سنّتن کےَ کُربان[1]	Page# [1217]	ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥
--2--41--64-- | [1]قُربان-		
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
کرہُ گتِ دئِیال سنّتہُ موری --	----	ਕਰਹੁ ਗਤਿ ਦਇਆਲ ਸੰਤਹੁ ਮੋਰੀ ॥
تُم سمرتھ کارن کرنا تُوٹی تُم ہی جوری --1-- رہاءُ --	----	ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥
جنم جنم کے بِکھئی تُم تارے سُمتِ سنّگِ تُمارےَ پائی --	----	ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥
انِک جونِ بھّرمتے پّربھ بِسرت ساسِ ساسِ ہرِ گائی --1--	----	ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥
جو جو سنّگِ ملے سادھو کےَ تے تے پتِت پُنیتا --	----	ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥

کہُ نانک جا کے وڈبھاگا تِنِ جنمُ پدارتھُ جیتا --2--42--65--	----	ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
ٹھاکُر بِنتی کرن جنُ آئیو --	----	ਠਾਕੁਰ ਬਿਨਤੀ ਕਰਨ ਜਨੁ ਆਇਓ ॥
سرب سُوکھ آنند سہج رس سُنت تُہارو نائیو --1-- رہاءُ --	----	ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥
کِرپا نِدھان سُوکھ کے ساگر جسُ سبھ مہِ جا کو چھائیو --	----	ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥
سنتسنگِ رنگ تُم کیۓ اپنا آپُ دِرسٹائیو --1--	----	ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥
نَینہُ سنگِ سنتن کی سیوا چرن جھاری کیسائیو --	----	ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥
آٹھ پہر درسنُ سنتن کا سُکھ نانک اِہُ پائیو --2--43--66--	----	ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
جا کی رام نام لِو لاگی --	----	ਜਾ ਕੀ ਰਾਮ ਨਾਮ ਲਿਵ ਲਾਗੀ ॥
سجنُ سُرِدا سُہیلا سہجے سو کہیۓ بڈبھاگی --1-- رہاءُ --	----	ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥

رہت بِکار الپ مائِیا تے
اہنّبُدھِ بِکھُ تیاگی --
ਰਹਿਤ ਬਿਕਾਰ ਅਲਪ ਮਾਇਆ ਤੇ
ਅਹੰਬੁਧਿ ਬਿਖੁ ਤਿਆਗੀ ॥

درس پیاس آس ایکہِ کی
ٹیک ہِیئَیں پِرء پاگی --1--
ਦਰਸ ਪਿਆਸ ਆਸ ਏਕਹਿ ਕੀ
ਟੇਕ ਹੀਐਂ ਪ੍ਰਿਅ ਪਾਗੀ ॥੧॥

اچِنّت سوءِ جاگنُ اُٹھِ بَیسنُ
اچِنّت ہست بَیراگی --
ਅਚਿੰਤ ਸੋਇ ਜਾਗਨੁ ਉਠਿ ਬੈਸਨੁ
ਅਚਿੰਤ ਹਸਤ ਬੈਰਾਗੀ ॥

کہُ نانک جِنِ جگتُ ٹھگانا
سُ مائِیا ہرِ جن ٹھاگی
--2--44--67--
ਕਹੁ ਨਾਨਕ ਜਿਨਿ ਜਗਤੁ ਠਗਾਨਾ
ਸੁ ਮਾਇਆ ਹਰਿ ਜਨ ਠਾਗੀ
॥੨॥੪੪॥੬੭॥

سارگ مہلا[1] 5 -- | محلا[1]
ਸਾਰਗ ਮਹਲਾ ੫ ॥

اب جن اُوپر کو ن پُکارے --
ਅਬ ਜਨ ਊਪਰਿ ਕੋ ਨ ਪੁਕਾਰੈ ॥

پُوکارن کءُ جو اُدمُ کرتا
گُرُ پرمیسرُ تا کءُ مارے --1-- رہاءُ --
ਪੂਕਾਰਨ ਕਉ ਜੋ ਉਦਮੁ ਕਰਤਾ
ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ
॥

نِروَیرے سنّگِ وَیرُ رچاوے
ہرِ درگہ اوہُ ہارے --
ਨਿਰਵੈਰੈ ਸੰਗਿ ਵੈਰੁ ਰਚਾਵੈ
ਹਰਿ ਦਰਗਹ ਓਹੁ ਹਾਰੈ ॥

آدِ جُگادِ پْربھ کی وڈِیائی
جن کی پَیج سوارے --1--
ਆਦਿ ਜੁਗਾਦਿ ਪ੍ਰਭ ਕੀ ਵਡਿਆਈ
ਜਨ ਕੀ ਪੈਜ ਸਵਾਰੈ ॥੧॥

نِربھءُ بھئے سگل بھءُ مِٹِیا
چرن کمل آدھارے --
ਨਿਰਭਉ ਭਏ ਸਗਲ ਭਉ ਮਿਟਿਆ
ਚਰਨ ਕਮਲ ਆਧਾਰੈ ॥

گُر کے بچن جپِئو ناءُ نانک پّرگٹ بھِئو سنّسارے --68--45--2--	----	ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
ہرِ جن چھوڑِیا سگلا آپُ --	----	ਹਰਿ ਜਨ ਛੋਡਿਆ ਸਗਲਾ ਆਪੁ ॥
جِءُ جانہُ تِءُ رکھہُ گُسائی پیکھِ جِیواں پرتاپُ --1-- رہاءُ --	----	ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥
گُر اُپدیِس سادھ کی سنّگتِ بِنسِئو سگل سنّتاپُ --	----	ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥
مِتّر ستّر پیکھِ سمتُ بیچارِئو سگل سنّبھاکھن جاپُ --1--	----	ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥
تپتِ بُجھی سِیتل آگھانے سُنِ انہد بِسم بھۓ بِسماد --	----	ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥
اندُ بھِئیا نانک مِن ساچا پُورن پُورے ناد --2--46--69--	----	ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
میرے گُرِ مورو سہسا اُتارِیا --	Page# [1218]	ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥
تِسُ گُر کے جائیۓ بلِہاری سدا سدا ہءُ وارِیا --1-- رہاءُ --	----	ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

گُر کا نامُ جپِئو دِنُ راتی گُر کے چرن منِ دھارِیا --	----	ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥
گُر کی دھُورِ کرءُ نِت مجنُ کِلوِکھ مَیلُ اُتارِیا --1--	----	ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥
گُر پُورے کی کرءُ نِت سیوا گُرُ اپنا نمسکارِیا --	----	ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥
سرب پھلا دِیٔنے گُرِ پُورے نانک گُرِ نِستارِیا --2--47--70--	----	ਸਰਬ ਫਲਾ ਦੀਨ੍ਹੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
سِمرت نامُ پّران گتِ پاوے --	----	ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥
مِٹہِ کلیس ترّاس سبھ ناسے سادھسنگِ ہِتُ لاوے --1-- رہاءُ --	----	ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥
ہرِ ہرِ ہرِ ہرِ منِ آرادھے رسنا ہرِ جسُ گاوے --	----	ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥
تجِ ابھمانُ کام کرودھُ نِندا باسُدیو رنگُ لاوے --1--	----	ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥
دامودر دئِیال آرادھہُ گوبِند کرت سوہاوے[1] -- | سوہاوے[1]-	----	ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੁੋਹਾਵੈ ॥

کہُ نانک سبھ کی ہوءِ رینا ہرِ ہرِ درسِ سماوے --71--48--2--	----	ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
اپُنے گُر پُورے بلِہارے --	----	ਅਪੁਨੇ ਗੁਰ ਪੂਰੇ ਬਲਿਹਾਰੈ ॥
پرگٹ پرتاپُ کیئو نام کو راکھے راکھنہارے --1-- رہاءُ --	----	ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥
نربھءُ کیئے سیوک داس اپنے سگلے دُوکھ بدارے --	----	ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥
آن اُپاو تیاگ جن سگلے چرن کمل رِد دھارے --1--	----	ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥
پران ادھار میت ساجن پربھ ایکے ایکنکارے --	----	ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥
سبھ تے اُوچ ٹھاکُرُ نانک کا بار بار نمسکارے --2--49--72--	----	ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
بِنُ ہرِ ہے کو کہا بتاوہُ --	----	ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥
سُکھ سمُوہ کرُنا مے کرتا تِسُ پربھ سدا دھیاوہُ --1-- رہاءُ --	----	ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

جا کے سُوتِ پروۓ جنّتا
تِس پّربھ کا جسُ گاوہُ --

ਜਾ ਕੈ ਸੂਤਿ ਪਰੋਏ ਜੰਤਾ
ਤਿਸੁ ਪ੍ਰਭ ਕਾ ਜਸੁ ਗਾਵਹੁ ॥

سِمرِ ٹھاکُرُ جِنِ سبھُ کِچھُ دِینا
آن کہا پہِ جاوہُ --1--

ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ
ਆਨ ਕਹਾ ਪਹਿ ਜਾਵਹੁ ॥੧॥

سپھل سیوا سُیامی میرے کی
من بانچھت پھل پاوہُ --

ਸਫਲ ਸੇਵਾ ਸੁਆਮੀ ਮੇਰੇ ਕੀ
ਮਨ ਬਾਂਛਤ ਫਲ ਪਾਵਹੁ ॥

کہُ نانک لابھُ لاہا لے چالہُ
سُکھ سیتی گھرِ جاوہُ --2--50--73--

ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ
ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

سارگ مہلا[1] 5 -- | محلا[1]

ਸਾਰਗ ਮਹਲਾ ੫ ॥

ٹھاکُر تُمہ سرنائی آئیا --

ਠਾਕੁਰ ਤੁਮ੍ ਸਰਣਾਈ ਆਇਆ ॥

اُترِ گئِئو میرے من کا سنّسا
جب تے درسنُ پائیا --1-- رہاءُ --

ਉਤਰਿ ਗਇਓ ਮੇਰੇ ਮਨ ਕਾ ਸੰਸਾ
ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

انبولت میری بِرتھا جانی
اپنا نامُ جپائِیا --

ਅਨਬੋਲਤ ਮੇਰੀ ਬਿਰਥਾ ਜਾਨੀ
ਅਪਨਾ ਨਾਮੁ ਜਪਾਇਆ ॥

دُکھ ناٹھے سُکھ سہجِ سماۓ
اند اند گُنڑ گائیا --1--

ਦੁਖ ਨਾਠੇ ਸੁਖ ਸਹਜਿ ਸਮਾਏ
ਅਨਦ ਅਨਦ ਗੁਣ ਗਾਇਆ ॥੧॥

باہ پکرِ کڈھِ لینے اپُنے
گرِہ اندھ کُوپ تے مائِیا --

ਬਾਹ ਪਕਰਿ ਕਢਿ ਲੀਨੇ ਅਪੁਨੇ
ਗ੍ਰਿਹ ਅੰਧ ਕੂਪ ਤੇ ਮਾਇਆ ॥

کہہ نانک گُرِ بندھن کاٹے بچھُرت آن مِلائیا --2--51--74--	----	ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
ہرِ کے نام کی گتِ ٹھانڈھی --	Page# [1219]	ਹਰਿ ਕੇ ਨਾਮ ਕੀ ਗਤਿ ਠਾਂਢੀ ॥
بید پُران سِمرِتِ سادھُو جن کھوجت کھوجت کاڈھی --1-- رہاءُ --	----	ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥
سِو برِنّچ ارُ اِندّر لوک تا مہِ جلتَو پھِریا --	----	ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥
سِمرِ سِمرِ سُیامی بھئے سیِتل دُوکھُ دردُ بھرمُ ہِریا --1--	----	ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥
جو جو ترِئو پُراتنُ نوتنُ بھگتِ بھاءِ ہرِ دیوا --	----	ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥
نانک کی بینتّی پربھ جیءُ ملےَ سنّت جن سیوا --75--52--2--	----	ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
جِہوے انّمرِت گُنْ ہرِ گاءُ --	----	ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥
ہرِ ہرِ بولِ کتھا سُنِ ہرِ کی اُچرہُ پربھ کو ناءُ --1-- رہاءُ --	----	ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥

رام نامُ رتن دھنُ سنّچہُ منِ تنِ لاوہُ بھاءُ ــ	----	ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥
آنُ بِبھوت مِتھِیا کرِ مانہُ ساچا اِہےَ سُیاءُ ــ1ــ	----	ਆਨੁ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥
جیء پّران مُکتِ کو داتا ایکس سِءُ لِو لاءُ ــ	----	ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥
کہُ نانک تا کی سرݨائی دیت سگل اِپیاءُ ــ2ــ53ــ76ــ	----	ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥
سارگ مہلا[1] 5 ــ | محلا[1]ـ	----	ਸਾਰਗ ਮਹਲਾ ੫ ॥
ہوتی نہی کون کچھُ کرݨی ــ	----	ਹੋਤੀ ਨਹੀ ਕਵਨ ਕਛੁ ਕਰਣੀ ॥
اِہےَ اوٹ پائی مِلِ سنّتہ گوپال ایک کی سرݨی ــ1ــ رہاءُ ــ	----	ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥
پنّچ دوکھ چھِدّر اِیا تن مہِ بکھےَ بِیادھِ کی کرݨی ــ	----	ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥
آس اپار دِنس گݨِ راکھے گرّست جات بلُ جرݨی ــ1ــ	----	ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥
اناتھ ناتھ دئِیال سُکھ ساگر سرب دوکھ بھےَ ہرݨی ــ	----	ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥

مَنِ بانْچھت چِتوت نانک داس پیکھِ جیوا پّربھ چرنٹی --2--54--77--	----	ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥
سارگ مہلا 5 -- | محلا-	----	ਸਾਰਗ ਮਹਲਾ ੫ ॥
پھیکے ہرِ کے نام بِنُ ساد --	----	ਫੀਕੇ ਹਰਿ ਕੇ ਨਾਮ ਬਿਨੁ ਸਾਦ ॥
انمّرِت رسُ کِیرتنُ ہرِ گائیۓ اہِنِس پُورن ناد --1-- رہاﺀ --	----	ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥
سِمرت سانْتِ مہا سُکھُ پائیۓ مِٹِ جاہِ سگل بِکھاد --	----	ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥
ہرِ ہرِ لابھُ سادھسنگِ پائیۓ گھرِ لےَ آوہُ لادِ --1--	----	ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥
سبھ تے اُوچ اُوچ تے اُوچو انّتُ نہی مرجاد --	----	ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥
برنِ ن ساکءُ نانک مہِما پیکھِ رہے بِسماد --2--55--78--	----	ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥
سارگ مہلا 5 -- | محلا-	----	ਸਾਰਗ ਮਹਲਾ ੫ ॥
آئِیو سُنن پڑن کءُ بانٹی --	----	ਆਇਓ ਸੁਨਨ ਪੜਨ ਕਉ ਬਾਣੀ ॥
نامُ وِسارِ لگہِ ان لالچِ برتھا جنمُ پرانٹی --1-- رہاﺀ --	----	ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥

سمجھُ اچیت چیتِ من میرے کتھی سنّتن اکتھ کہانڑی ۔۔	----	ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
لابھُ لیہُ ہرِ رِدے ارادھہُ چھُٹکے آونڑ جانڑی ۔۔1۔۔	----	ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥
اُدمُ سکتِ سِیانڑپ تُمّہری دیہِ ت نامُ وکھانڑی ۔۔	----	ਉਦਮੁ ਸਕਤਿ ਸਿਆਣਪ ਤੁਮ੍ਰੀ ਦੇਹਿ ਤ ਨਾਮੁ ਵਖਾਣੀ ॥
سیئی بھگت بھگتِ سے لاگے نانک جو پّربھ بھانڑی ۔۔2۔۔56۔۔79۔۔	----	ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥
سارگ مہلا[1] 5 ۔۔ | [1]محلا۔	----	ਸਾਰਗ ਮਹਲਾ ੫ ॥
دھنونّت نام کے ونڑجارے ۔۔	----	ਧਨਵੰਤ ਨਾਮ ਕੇ ਵਣਜਾਰੇ ॥
سانّجھی کرہُ نام دھنُ کھاٹہُ گُر کا سبدُ وِیچارے ۔۔1۔۔ رہاءُ ۔۔	----	ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥
چھوڈہُ کپٹُ ہوءِ نِروَیرا سو پّربھُ سنّگِ نِہارے ۔۔	----	ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥
سچُ دھنُ ونڑجہُ سچُ دھنُ سنّچہُ کبہُو ن آوہُ ہارے ۔۔1۔۔	Page# [1220]	ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥
کھات کھرچت[1] کِچھُ نِکھُٹت ناہی اگنت بھرے بھنّڈارے ۔۔ | [1]خرچت۔	----	ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥

کہِ نانک سوبھا سنّگِ جاوہُ پاربّرہم کےَ دُیارے --80--57--2--	----	ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
پ٘ربھ جی موہِ کونُ اناتھُ بِچارا --	----	ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥
کون مُول تے مانُکھُ کرِیا اِہُ پرتاپُ تُہارا --1-- رہاءُ --	----	ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥
جیء پ٘راݨ سرب کے داتے گُݨ کہے ن جاہِ اپارا --	----	ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥
سبھ کے پ٘رِیتم س٘رب پ٘رتِپالک سرب گھٹاں آدھارا --1--	----	ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥
کوءِ ن جاݨےَ تُمری گتِ مِتِ آپہِ ایک پسارا --	----	ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥
سادھ ناو بیَٹھاوہُ نانک بھو ساگرُ پارِ اُتارا --2--58--81--	----	ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
آوےَ رام سرݨِ وڈبھاگی --	----	ਆਵੈ ਰਾਮ ਸਰਣਿ ਵਡਭਾਗੀ ॥
ایکس بِنُ کِچھُ ہورُ ن جاݨےَ اورِ اُپاوِتیاگی --1-- رہاءُ --	----	ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥

من بچ کّرم آرادھےَ ہرِ ہرِ سادھسنگِ سُکھُ پائِیا --	ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥
اندبنود اکتھ کتھا رسُ ساچےَ سہجِ سمائِیا --1--	ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥
کرِ کرِپا جو اپُنا کینو تا کی اُوتم بانْی --	ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥
سادھسنگِ نانک نِسترِیےَ جو راتے پّربھ نِربانْی --82--59--2--	ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥
سارگ مہلا[1] 5 -- | محلا[1]-	ਸਾਰਗ ਮਹਲਾ ੫ ॥
جا تے سادھو سرنْ گہی --	ਜਾ ਤੇ ਸਾਧੂ ਸਰਣਿ ਗਹੀ ॥
سانْتِ سہج منِ بھئِیو پّرگاسا بِرتھا کچھُ ن رہی --1-- رہاءُ --	ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥
ہوہُ کرِپال نامُ دیہُ اپُنا بِنتی ایہ کہی --	ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥
آن بِہُار بِسرے پّربھ سِمرت پائِیو لابھُ سہی[1] --1-- | صحی[1]-	ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥
جہ تے اُپجِئو تہی سمانو سائی بست اہی --	ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥

کہ نانک بھرمُ گُرِ کھوئِئو جوتی جوتِ سمہی --2--60--83--	----	ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
رسنا رام کو جسُ گاءُ --	----	ਰਸਨਾ ਰਾਮ ਕੋ ਜਸੁ ਗਾਉ ॥
آن سُیاد بِسارِ سگلے بھلو نام سُیاءُ --1-- رہاءُ --	----	ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥
چرن کمل بساءِ ہِردے ایک سِءُ لِو لاءُ --	----	ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥
سادھسنّگتِ ہوہِ نِرملُ بہُڑِ جونِ ن آءُ --1--	----	ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥
جیءُ پرّان ادھارُ تیرا تُو نِتھاوے تھاءُ --	----	ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥
ساسِ ساسِ سمّہالِ ہرِ ہرِ نانک سد بلِ جاءُ --2--61--84--	----	ਸਾਸਿ ਸਾਸਿ ਸਮੑਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
بَیکُنّٹھ گوبِنّد چرن نِت دھِیاءُ --	----	ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
مُکتِ پدارتھ سادھو سنّگتِ انّمرِتُ ہرِ کا ناءُ --1-- رہاءُ --	----	ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥

اُوتم کتھا سُنٹیجےَ سّروٹی
مِئیا کرہُ بھگوان ــ ــ

ਉਤਮ ਕਥਾ ਸੁਣੀਜੈ ਸ੍ਰਵਣੀ
ਮਇਆ ਕਰਹੁ ਭਗਵਾਨ ॥

آوت جات دوئُو پکھ پُورن
پائیۓَ سُکھ بِسّرام ــ ــ1ــ ــ

ਆਵਤ ਜਾਤ ਦੋਊ ਪਖ ਪੂਰਨ
ਪਾਈਐ ਸੁਖ ਬਿਸ੍ਰਾਮ ॥੧॥

سودھت سودھت تتُ بیچارِئو
بھگتِ سریسٹ پُوری ــ ــ

ਸੋਧਤ ਸੋਧਤ ਤਤੁ ਬੀਚਾਰਿਓ
ਭਗਤਿ ਸਰੇਸਟ ਪੂਰੀ ॥

کہُ نانک اِک رام نام بِنُ
اور سگل بِدھِ اُوری
ــ ــ85ــ ــ62ــ ــ2ــ ــ
Page#
[1221]
ਕਹੁ ਨਾਨਕ ਇਕ ਰਾਮ ਨਾਮ ਬਿਨੁ
ਅਵਰ ਸਗਲ ਬਿਧਿ ਊਰੀ ॥੨॥੬੨॥੮੫॥

سارگ مہلا[1] 5 ــ ــ | [1]محلا

ਸਾਰਗ ਮਹਲਾ ੫ ॥

ساچے سِتگُرو داتارا ــ ــ

ਸਾਚੇ ਸਤਿਗੁਰੂ ਦਾਤਾਰਾ ॥

درسنُ دیکھِ سگل دُکھ ناسہِ
چرن کمل بلِہارا ــ ــ1ــ ــ رہاءُ ــ ــ

ਦਰਸਨੁ ਦੇਖਿ ਸਗਲ ਦੁਖ ਨਾਸਹਿ
ਚਰਨ ਕਮਲ ਬਲਿਹਾਰਾ ॥੧॥ ਰਹਾਉ ॥

ستِ پریسرُ ستِ سادھ جن
نِہچلُ ہرِ کا ناءُ ــ ــ

ਸਤਿ ਪਰਮੇਸਰੁ ਸਤਿ ਸਾਧ ਜਨ
ਨਿਹਚਲੁ ਹਰਿ ਕਾ ਨਾਉ ॥

بھگتِ بھاونی پاربّرہم کی
اِبناسی گُنٹ گاءُ ــ ــ1ــ ــ

ਭਗਤਿ ਭਾਵਨੀ ਪਾਰਬ੍ਰਹਮ ਕੀ
ਅਬਿਨਾਸੀ ਗੁਣ ਗਾਉ ॥੧॥

اگمُ اگوچرُ مِتِ نہی پائیۓَ
سگل گھٹا آدھارُ ــ ــ

ਅਗਮੁ ਅਗੋਚਰੁ ਮਿਤਿ ਨਹੀ ਪਾਈਐ
ਸਗਲ ਘਟਾ ਆਧਾਰੁ ॥

نانک واہ واہ کہُ تا کۓ جا کا انّتُ ن پارُ --2--63--86--	----	ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
گُر کے چرن بسے من میرے --	----	ਗੁਰ ਕੇ ਚਰਨ ਬਸੇ ਮਨ ਮੇਰੇ ॥
پُورِ رہِئو ٹھاکُرُ سبھ تھائی نِکٹِ بسےَ سبھ نیرےَ --1-- رہاءُ --	----	ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥
بنّدھن تورِ رام لِو لائی سنّتسنّگِ بنِ آئی --	----	ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥
جنمُ پدارتھُ بھئِئو پُنیِتا اِچھا سگل پجائی --1--	----	ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥
جا کءُ کِرپا کرہُ پرّبھ میرے سو ہرِ کا جسُ گاوےَ --	----	ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥
آٹھ پہر گوبِنّد گُن گاوےَ جنُ نانکُ سد بلِ جاوےَ --87--64--2--	----	ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
جیِونُ تءُ گنیِۓَ ہرِ پیکھا --	----	ਜੀਵਨੁ ਤਉ ਗਨੀਐ ਹਰਿ ਪੇਖਾ ॥
کرہُ کِرپا پرّیتم منموہن پھورِ بھرم کی ریکھا --1-- رہاءُ --	----	ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥

کہت سُنت کِچھ سانْتِ ن اُپجت بِنُ بِساس کِیا سیکھاں --	----	ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥
پّربھُو تیاگِ آن جو چاہت تا کےَ مُکھِ لاگےَ کالیکھا --1--	----	ਪ੍ਰਭੁ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥
جا کےَ راسِ سرب سُکھ سُیامی آن ن مانت بھیکھا --	----	ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥
نانک درس مگن منُ موہِئو پُورن ارتھ بِسیکھا --2--65--88--	----	ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥
سارگ مہلا[1] 5 -- | [1] محلا-	----	ਸਾਰਗ ਮਹਲਾ ੫ ॥
سِمرن رام کو اِکُ نام --	----	ਸਿਮਰਨ ਰਾਮ ਕੋ ਇਕੁ ਨਾਮ ॥
کلمل د گدھ ہوہِ کھِن انتّرِ کوٹِ دان اِسنان --1-- رہاءُ --	----	ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥
آن جنّجار[1] بِرِتھا سّرمُ گھالت بِنُ ہرِ پھوکٹ گِیان -- | [1] زنجار-	----	ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥
جنم مرن سنّکٹ تے چھوٹےَ جگدِیس بھجن سُکھ دھِیان --1--	----	ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥
تیری سرنِ پُورن سُکھ ساگر کرِ کرِپا دیوہُ دان --	----	ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥

سِمرِ سِمرِ نانک پّربھ جِیوے بِنسِ جاءِ ابھِمان --2--66--89--	----	ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
دھُورتُ سوئی جِ دھُر کءُ لاگے --	----	ਧੂਰਤੁ ਸੋਈ ਜਿ ਧੁਰ ਕਉ ਲਾਗੈ ॥
سوئی دھُرنّدھرُ سوئی بسُنّدھرُ ہرِ ایک پّریم رس پاگے --1-- رہاءُ --	----	ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥
بلبنّچ کرے ن جانے لاھے سو دھُورتُ نہی مُوڑّہا --	----	ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹਾ ॥
سُیارتھُ تیاگِ اسارتھِ رچِئو نہ سِمرے پّربھُو رُوڑا --1--	----	ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥
سوئی چترُ سِیاݨا پنّڈِتُ سو سُورا سو داناں --	----	ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥
سادھسنّگِ جِنِ ہرِ ہرِ جپِئو نانکُ سو پروانا --2--67--90--	----	ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
ہرِ ہرِ سنّت جنا کی جِیونِ --	Page# [1222]	ਹਰਿ ਹਰਿ ਸੰਤ ਜਨਾ ਕੀ ਜੀਵਨਿ ॥
بکھے رس بھوگ انمّرِت سُکھ ساگر رام نام رسُ پِیونِ --1-- رہاءُ --	----	ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥

سنّچنِ رام نام دھنُ رتنا
من تن بھیترِ سِیونِ --

ਸੰਚਨਿ ਰਾਮ ਨਾਮ ਧਨੁ ਰਤਨਾ
ਮਨ ਤਨ ਭੀਤਰਿ ਸੀਵਨਿ ॥

ہرِ رنگ رانْگ بھئے من لالا
رام نام رس کھِیونِ --1--

ਹਰਿ ਰੰਗ ਰਾਂਗ ਭਏ ਮਨ ਲਾਲਾ
ਰਾਮ ਨਾਮ ਰਸ ਖੀਵਨਿ ॥੧॥

جِءُ مِینا جل سِءُ اُرجھانو
رام نام سنگِ لِیونِ --

ਜਿਉ ਮੀਨਾ ਜਲ ਸਿਉ ਉਰਝਾਨੋ
ਰਾਮ ਨਾਮ ਸੰਗਿ ਲੀਵਨਿ ॥

نانک سنّت چاترِک کی نِیائی
ہرِ بُوند پان سُکھ تھِیونِ
--2--68--91--

ਨਾਨਕ ਸੰਤ ਚਾਤ੍ਰਿਕ ਕੀ ਨਿਆਈ
ਹਰਿ ਬੂੰਦ ਪਾਨ ਸੁਖ ਥੀਵਨਿ
॥੨॥੬੮॥੯੧॥

سارگ مہلا[1] 5 -- | محلا[1]-

ਸਾਰਗ ਮਹਲਾ ੫ ॥

ہرِ کے نامِہین بیتال --

ਹਰਿ ਕੇ ਨਾਮਹੀਨ ਬੇਤਾਲ ॥

جیتا کرن کراون تیتا
سبھِ بندھن جنجال[1] --1-- رہاءُ -- |
زنجال[1]-

ਜੇਤਾ ਕਰਨ ਕਰਾਵਨ ਤੇਤਾ
ਸਭਿ ਬੰਧਨ ਜੰਜਾਲ ॥੧॥ ਰਹਾਉ ॥

بِنُ پربھ سیو کرت ان سیوا
بِرتھا کاٹے کال --

ਬਿਨੁ ਪ੍ਰਭ ਸੇਵ ਕਰਤ ਅਨ ਸੇਵਾ
ਬਿਰਥਾ ਕਾਟੈ ਕਾਲ ॥

جب جمُ آءِ سنگھارے پرانی
تب تُمرو کئُن ہوال[1] --1-- | حوال[1]-

ਜਬ ਜਮੁ ਆਇ ਸੰਘਾਰੈ ਪ੍ਰਾਨੀ
ਤਬ ਤੁਮਰੋ ਕਉਨੁ ਹਵਾਲ ॥੧॥

راکھِ لیہُ داس اپنے کءُ
سدا سدا کرپال --

ਰਾਖਿ ਲੇਹੁ ਦਾਸ ਅਪੁਨੇ ਕਉ
ਸਦਾ ਸਦਾ ਕਿਰਪਾਲ ॥

سُکھ نِدھان نانک پّربھُ میرا سادھسنّگ دھن مال --92--69--2--	ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥
سارگ مہلا 5 -- | محلا	ਸਾਰਗ ਮਹਲਾ ੫ ॥
من تن رام کو بِیُّہارُ --	ਮਨਿ ਤਨਿ ਰਾਮ ਕੋ ਬਿਉਹਾਰੁ ॥
پّریم بھگتِ گُن گاون گِیدھے پوہت نہ سنّسار --1-- رہاءُ --	ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰ ॥੧॥ ਰਹਾਉ ॥
سّروݨی کیرتنُ سِمرنُ سُیامی اِہُ سادھ کو آچارُ --	ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥
چرن کمل استھِتِ رِد انّترِ پُوجا پّران کو آدھارُ --1--	ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥
پّربھ دِین دئِیال سُنہُ بینّتی کِرپا اپنی دھارُ --	ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥
نامُ نِدھانُ اُچرءُ نِت رسنا نانک سد بلِہارُ --2--70--93--	ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥੨॥੭੦॥੯੩॥
سارگ مہلا 5 -- | محلا	ਸਾਰਗ ਮਹਲਾ ੫ ॥
ہرِ کے نامہِین متِ تھوری --	ਹਰਿ ਕੇ ਨਾਮਹੀਨ ਮਤਿ ਥੋਰੀ ॥
سِمرت ناہِ سِریدھر ٹھاکُر مِلت انّدھ دُکھ گھوری --1-- رہاءُ --	ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥

ہرِ کے نام سِءُ پّریت ن لاگی
انِک بھیکھ بہُ جوری --

ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ
ਅਨਿਕ ਭੇਖ ਬਹੁ ਜੋਰੀ ॥

تُوٹت بار ن لاگےَ تا کءُ
جِءُ گاگرِ جل پھوری --1--

ਤੂਟਤ ਬਾਰ ਨ ਲਾਗੈ ਤਾ ਕਉ
ਜਿਉ ਗਾਗਰਿ ਜਲ ਫੋਰੀ ॥੧॥

کرِ کرِپا بھگتِ رسُ دیجےَ
منُ کھچِت پّریم رس کھوری --

ਕਰਿ ਕਿਰਪਾ ਭਗਤਿ ਰਸੁ ਦੀਜੈ
ਮਨੁ ਖਚਿਤ ਪ੍ਰੇਮ ਰਸ ਖੋਰੀ ॥

نانک داس تیری سرݨائی
پّربھ بِنُ آن ن ہوری
--2--71--94--

ਨਾਨਕ ਦਾਸ ਤੇਰੀ ਸਰਣਾਈ
ਪ੍ਰਭ ਬਿਨੁ ਆਨ ਨ ਹੋਰੀ ॥੨॥੭੧॥੯੪॥

سارگ مہلا[1] 5 -- | محلا[1]

ਸਾਰਗ ਮਹਲਾ ੫ ॥

چِتوءُ وا أُسر من ماہِ --

ਚਿਤਵਉ ਵਾ ਅਉਸਰ ਮਨ ਮਾਹਿ ॥

ہوءِ اِکتّرِ مِلہُ سنّت ساجن
گُݨ گوبِنّد نِت گاہِ --1-- رہاءُ --

ਹੋਇ ਇਕਤ੍ਰ ਮਿਲਹੁ ਸੰਤ ਸਾਜਨ
ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥

بِنُ ہرِ بھجن جیتے کام کرِیئہِ
تیتے برتھے جانہِ --

ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ
ਤੇਤੇ ਬਿਰਥੇ ਜਾਂਹਿ ॥

پُورن پرمانّد منِ میٹھو
تِسُ بِنُ دُوسر ناہِ --1--

ਪੂਰਨ ਪਰਮਾਨੰਦ ਮਨਿ ਮੀਠੋ
ਤਿਸੁ ਬਿਨੁ ਦੂਸਰ ਨਾਹਿ ॥੧॥

جپ تپ سنّجم کرم سُکھ سادھن
تُلِ ن کچھُوۓ لاہِ --

ਜਪ ਤਪ ਸੰਜਮ ਕਰਮ ਸੁਖ ਸਾਧਨ
ਤੁਲਿ ਨ ਕਛੂਐ ਲਾਹਿ ॥

چرن کمل نانک منُ بیدھِئو چرنہ سنّگِ سماہِ --2--72--95--	----	ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
میرا پّربھُ سنّگے انّترجامی --	----	ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥
آگےَ کُسل پاچھےَ کھیم سُوکھا سِمرت نامُ سُیامی --1-- رہاءُ --	----	ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥
ساجن مِیت سکھا ہرِ میرےَ گُن گوپال[1] ہرِ رائِیا -- | [1]گوپال-	----	ਸਾਜਨ ਮੀਤ ਸਖਾ ਹਰਿ ਮੇਰੈ ਗੁਨ ਗੋੁਪਾਲ ਹਰਿ ਰਾਇਆ ॥
بِسرِ ن جائی نِمکھ ہِردےَ تے پُورےَ گُرُو مِلائِیا --1--	Page# [1223]	ਬਿਸਰਿ ਨ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਿਲਾਇਆ ॥੧॥
کرِ کرِپا راکھے داس اپنے جیء جنّت وسِ جا کےَ --	----	ਕਰਿ ਕਿਰਪਾ ਰਾਖੇ ਦਾਸ ਅਪਨੇ ਜੀਅ ਜੰਤ ਵਸਿ ਜਾ ਕੈ ॥
ایکا لِو پُورن پرمیسُر بھءُ نہی نانک تا کےَ --2--73--96--	----	ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ ॥੨॥੭੩॥੯੬॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
جا کےَ رام کو بلُ ہوءِ --	----	ਜਾ ਕੈ ਰਾਮ ਕੋ ਬਲੁ ਹੋਇ ॥
سگل منورتھ پُورن تاہُو کے دُوکھُ ن بِیاپےَ کوءِ --1-- رہاءُ --	----	ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥

جو جنُ بھگتُ داسُ نِجُ پّربھ کا
سُݨِ جیواں تِس سوءِ --

ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ
ਸੁਣਿ ਜੀਵਾਂ ਤਿਸੁ ਸੋਇ ॥

اُدمُ کرءُ درسنُ پیکھن کَو
کرمِ پراپتِ ہوءِ --1--

ਉਦਮੁ ਕਰਉ ਦਰਸਨੁ ਪੇਖਨ ਕੌ
ਕਰਮਿ ਪਰਾਪਤਿ ਹੋਇ ॥੧॥

گُر پرسادی دّرِسٹِ نِہارءُ
دُوسر ناہی کوءِ --

ਗੁਰ ਪਰਸਾਦੀ ਦ੍ਰਿਸਟਿ ਨਿਹਾਰਉ
ਦੂਸਰ ਨਾਹੀ ਕੋਇ ॥

دانُ دیہِ نانک اپنے کءُ
چرن جیواں سنّت دھوءِ
--97--74--2--

ਦਾਨੁ ਦੇਹਿ ਨਾਨਕ ਅਪਨੇ ਕਉ
ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥

سارگ مہلا[1] 5 -- | محلا[1]

ਸਾਰਗ ਮਹਲਾ ੫ ॥

جِیوتُ رام کے گُݨ گاءِ --

ਜੀਵਤੁ ਰਾਮ ਕੇ ਗੁਣ ਗਾਇ ॥

کرہُ کّرِپا گوپال بیِٹھُلے
بِسرِ ن کب ہی جاءِ --1-- رہاءُ --

ਕਰਹੁ ਕ੍ਰਿਪਾ ਗੋਪਾਲ ਬੀਠੁਲੇ
ਬਿਸਰਿ ਨ ਕਬ ਹੀ ਜਾਇ ॥੧॥ ਰਹਾਉ ॥

منُ تنُ دھنُ سبھُ تُمرا سُیامی
آن ن دُوجی جاءِ --

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ
ਆਨ ਨ ਦੂਜੀ ਜਾਇ ॥

جِءُ تُو راکھِہِ تو ہی رہݨا
تُمّہرا پَینّہےَ کھاءِ --1--

ਜਿਉ ਤੂ ਰਾਖਹਿ ਤਿਵ ਹੀ ਰਹਣਾ
ਤੁਮ੍ਹ੍ਰਾ ਪੈਨੈ੍ ਖਾਇ ॥੧॥

سادھسنّگتِ کےَ بلِ بلِ جائی
بہُڑِ ن جنما دھاءِ --

ਸਾਧਸੰਗਤਿ ਕੈ ਬਲਿ ਬਲਿ ਜਾਈ
ਬਹੁੜਿ ਨ ਜਨਮਾ ਧਾਇ ॥

نانک داس تیری سرنائی
جِءُ بھاوےَ تِوےَ چلاءِ
--98--75--2--

ਨਾਨਕ ਦਾਸ ਤੇਰੀ ਸਰਣਾਈ
ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥

سارگ مہلا[1] 5 -- | [1]محلا-

ਸਾਰਗ ਮਹਲਾ ੫ ॥

من رے نام کو سُکھ سار --

ਮਨ ਰੇ ਨਾਮ ਕੋ ਸੁਖ ਸਾਰ ॥

آن کام بِکار مائِیا
سگل دِیسہِ چھار --1-- رہاۓ --

ਆਨ ਕਾਮ ਬਿਕਾਰ ਮਾਇਆ
ਸਗਲ ਦੀਸਹਿ ਛਾਰ ॥੧॥ ਰਹਾਉ ॥

گرِہِ اندھ کُوپ پتت پرانٔی
نرک گھور گُبار[1] -- | [1]غُبار-

ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ
ਨਰਕ ਘੋਰ ਗੁਬਾਰ ॥

انِک جونی بھرمت ہارِئو
بھرمت بارنّ بار --1--

ਅਨਿਕ ਜੋਨੀ ਭ੍ਰਮਤ ਹਾਰਿਓ
ਭ੍ਰਮਤ ਬਾਰੰ ਬਾਰ ॥੧॥

پتت پاون بھگتِ بچھل
دِین کرپا دھار --

ਪਤਿਤ ਪਾਵਨ ਭਗਤਿ ਬਛਲ
ਦੀਨ ਕਿਰਪਾ ਧਾਰ ॥

کر جوڑ نانکُ دانُ مانگےَ
سادھسنگ اُدھار --2--76--99--

ਕਰ ਜੋੜਿ ਨਾਨਕੁ ਦਾਨੁ ਮਾਂਗੈ
ਸਾਧਸੰਗਿ ਉਧਾਰ ॥੨॥੭੬॥੯੯॥

سارگ مہلا[1] 5 -- | [1]محلا-

ਸਾਰਗ ਮਹਲਾ ੫ ॥

براجت رام کو پرتاپ --

ਬਿਰਾਜਿਤ ਰਾਮ ਕੋ ਪਰਤਾਪ ॥

آدھِ بیادھِ اُپادھِ سبھ ناسی
نسے تینے تاپ --1-- رہاۓ --

ਆਧਿ ਬਿਆਧਿ ਉਪਾਧਿ ਸਭ ਨਾਸੀ
ਬਿਨਸੇ ਤੀਨੈ ਤਾਪ ॥੧॥ ਰਹਾਉ ॥

ترِسنا بُجھی پُورن سبھ آسا چُوکے سوگ سنّتاپ --	----	ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥
گُنڑ گاوت اچُت اِبناسی من تن آتم دھراپ --1--	----	ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ ॥੧॥
کام کرودھ لوبھ مد متسر سادھو کےَ سنّگِ کھاپ --	----	ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ ॥
بھگتِ وچھل بھےَ کاٹنہارے نانک کے مائی باپ --100--77--2--	----	ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥੨॥੭੭॥੧੦੦॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
آتُر نام بِنُ سنّسار --	----	ਆਤੁਰੁ ਨਾਮ ਬਿਨੁ ਸੰਸਾਰ ॥
ترِپتِ ن ہووت کُوکری آسا اِتُ لاگو بِکھِیا چھار --1-- رہاءُ --	----	ਤ੍ਰਿਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥੧॥ ਰਹਾਉ ॥
پاءِ ٹھگئُری آپِ بھُلائِئو جنمت بارو بار --	----	ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ ॥
ہرِ کا سِمرنُ نِمکھ ن سِمرِئو جمکنّکر کرت کھُیار[1] --1-- | [1]اُخیار-	----	ਹਰਿ ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ ॥੧॥
ہوہُ کرِپالُ دِین دُکھ بھنّجن تیریا سنّتہ کی راوار --	----	ਹੋਹੁ ਕ੍ਰਿਪਾਲੁ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ ॥

نانک داسُ درسُ پّربھ جاچےَ من تن کو آدھار --2--78--101--	----	ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥
سارگ مہلا[1] 5 -- | محلا[1]	Page# [1224]	ਸਾਰਗ ਮਹਲਾ ੫ ॥
مَیلا ہرِ کے نام بِنُ جی ءُ --	----	ਮੈਲਾ ਹਰਿ ਕੇ ਨਾਮ ਬਿਨੁ ਜੀਉ ॥
تِنِ پّربھِ ساچےَ آپِ بھُلائیا بِکھےَ ٹھگئُری پی ءُ --1-- رہاءُ --	----	ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥
کوٹِ جنم بھّرمتو بہُ بھانْتی تھِتِ نہی کتہو پائی --	----	ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥
پُورا ستِگُر سہجِ ن بھیٹِیا ساکتُ آوےَ جائی --1--	----	ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥
راکھِ لیہُ پّربھ سنّمرِتھ داتے تُم پّربھ اگم اپار --	----	ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥
نانک داس تیری سرݨائی بھوجلُ اُترِئو پار --2--79--102--	----	ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
رمݨ کءُ رام کے گُݨ باد --	----	ਰਮਣ ਕਉ ਰਾਮ ਕੇ ਗੁਣ ਬਾਦ ॥
سادھسنّگِ دھِیائیئےَ پرمیسرُ انّمرِت جا کے سُیاد --1-- رہاءُ --	----	ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥

سِمرت ایکُ اچُت اِبناسی بنسے مائیا ماد --	----	ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥
سہج اند انہد دھُنِ بانْی بہُر ن پۓ بِکھاد --1--	----	ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਪਏ ਬਿਖਾਦ ॥੧॥
سنکادِک برہمادِک گاوت گاوت سُک پرہلاد --	----	ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥
پیوت امِءُ منوہر ہرِ رسُ جپِ نانک ہرِ بِسماد --103--80--2--	----	ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥
سارگ مہلا 5 -- | محلا	----	ਸਾਰਗ ਮਹਲਾ ੫ ॥
کینّھے پاپ کے بہُ کوٹ --	----	ਕੀਨੑੇ ਪਾਪ ਕੇ ਬਹੁ ਕੋਟ ॥
دِنسُ رَینی تھکت ناہی کتہِ ناہی چھوٹ --1-- رہاءُ --	----	ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥
مہا بجر بِکھ بِیادھی سِرِ اُٹھائی پوٹ --	----	ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥
اُگھر گئیا کھِنہِ بھیترِ جمہِ گراسے جھوٹ --1--	----	ਉਘਰਿ ਗਈਆ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥
پسُ پریت اُسٹ گردھب انِک جونی لیٹ --	----	ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥

بھجُ سادھسنّگِ گوبِنّد نانک
کچھُ ن لاگےَ پھیٹ

ਭਜੁ ਸਾਧਸੰਗਿ ਗੋਬਿੰਦ ਨਾਨਕ
ਕਛੁ ਨ ਲਾਗੈ ਫੇਟ ॥੨॥੯੧॥੧੦੪॥

--104--81--2--

سارگ مہلا1 5 -- | محلا1 --

ਸਾਰਗ ਮਹਲਾ ੫ ॥

انّدھے کھاوہِ بِسُو کے گٹاک --

ਅੰਧੇ ਖਾਵਹਿ ਬਿਸੂ ਕੇ ਗਟਾਕ ॥

نَین سّرون سرِیرُ سبھُ ہُٹِئو
ساسُ گئِئو تت گھاٹ --1-- رہاءُ --

ਨੈਨ ਸ੍ਰਵਨ ਸਰੀਰੁ ਸਭੁ ਹੁਟਿਓ
ਸਾਸੁ ਗਇਓ ਤਤ ਘਾਟ ॥੧॥ ਰਹਾਉ ॥

اناتھ رجانِ اُدر لے پوکھہِ
مائِیا گئیِیا ہاٹِ --

ਅਨਾਥ ਰਵਾਣਿ ਉਦਰ ਲੇ ਪੋਖਹਿ
ਮਾਇਆ ਗਈਆ ਹਾਟਿ ॥

کِلبِکھ کرت کرت پچھُتاوہِ
کبہُ ن ساکہِ چھانْٹِ --1--

ਕਿਲਬਿਖ ਕਰਤ ਕਰਤ ਪਛੁਤਾਵਹਿ
ਕਬਹੁ ਨ ਸਾਕਹਿ ਛਾਂਟਿ ॥੧॥

نِنّدکُ جمدُوتی آءِ سنّگھارِئو
دیوہِ مُونّڈ اُپرِ مٹاک --

ਨਿੰਦਕੁ ਜਮਦੂਤੀ ਆਇ ਸੰਘਾਰਿਓ
ਦੇਵਹਿ ਮੂੰਡ ਉਪਰਿ ਮਟਾਕ ॥

نانک آپن کٹاری آپس کءُ لائی
منُ اپنا کینو پھاٹ

ਨਾਨਕ ਆਪਨ ਕਟਾਰੀ ਆਪਸ ਕਉ ਲਾਈ
ਮਨੁ ਅਪਨਾ ਕੀਨੋ ਫਾਟ ॥੨॥੯੨॥੧੦੫॥

--105--82--2--

سارگ مہلا1 5 -- | محلا1 --

ਸਾਰਗ ਮਹਲਾ ੫ ॥

ٹُوٹی نِنّدک کی ادھ بیچ --

ਟੂਟੀ ਨਿੰਦਕ ਕੀ ਅਧ ਬੀਚ ॥

جن کا راکھا آپِ سُیامی بیمُکھ کءُ آءِ پہُوچی مِیچ ــ۔1ــ۔ رہاءُ ــ۔	----	ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥
اُس کا کہِیا کوءِ ن سُنڑئی کہی ن بَیسنڑُ پاوےَ ــ۔	----	ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥
اِیہاں دُکھُ آگےَ نرکُ بھُنّچےَ بہُ جوُنی بھرماوےَ ــ۔1ــ۔	----	ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥
پّرگٹُ بھِئِیا کھنّڈی بّرہمنّڈی کِیتا اپنڑا پائِیا ــ۔	----	ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥
نانک سرنڑِ نِربھءُ کرتے کی اند منّگل گُنڑ گائِیا ــ۔2ــ۔83ــ۔106ــ۔	----	ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥
سارگ مہلا[1] 5 ــ۔ | [1]محلا۔	----	ਸਾਰਗ ਮਹਲਾ ੫ ॥
تّرِسنا چلت بہُ پرکارِ ــ۔	----	ਤ੍ਰਿਸਨਾ ਚਲਤ ਬਹੁ ਪਰਕਾਰਿ ॥
پوُرن ہوت ن کتہُ باتہِ انّتِ پرتی ہارِ ــ۔1ــ۔ رہاءُ ــ۔	----	ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥
سانْتِ سُوکھ ن سہجُ اُپجےَ اِہےَ اِس بِہُارِ ــ۔	Page# [1225]	ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥
آپ پر کا کِچھُ ن جانےَ کام کّرودھِ جارِ ــ۔1ــ۔	----	ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥

سنّسار ساگرُ دُکھِ بِیاپِئو داس لیوہُ تارِ --	----	ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥
چرن کمل سرنٹاءِ نانک سد سدا بِلہارِ --2--84--107--	----	ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
رے پاپی تےَ کون کی متِ لِین --	----	ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥
نِمکھ گھری ن سِمرِ سُیامی جیءُ پِنّڈُ جِن دِین --1-- رہاءُ --	----	ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥
کھات پِیوت سونّت سُکھِیا نامُ سِمرت کھِین --	----	ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥
گربھ اُدر بِللاٹ کرتا تہاں ہووت دِین --1--	----	ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥੧॥
مہا ماد بِکار بادھا انِک جونِ بھرّین --	----	ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭ੍ਰਮੀਨ ॥
گوبِنّد بِسرے کون دُکھ گنِیئہِ سُکھُ نانک ہرِ پد چِینّہ --2--85--108--	----	ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ੍ ॥੨॥੮੫॥੧੦੮॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥

مائی ری چرنہ اوٹ گہی --	----	ਮਾਈ ਰੀ ਚਰਨਹ ਓਟ ਗਹੀ ॥
درسنُ پیکھِ میرا منُ موہِئو دُرمتِ جات بہی --1-- رہاءُ --	----	ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥੧॥ ਰਹਾਉ ॥
اگہ اگادھِ اُوچ اِبناسی کِیمتِ[1] جات ن کہی -- | [1]قیمتِ-	----	ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥
جلِ تھلِ پیکھِ پیکھِ منُ بِگسِئو پُورِ رہِئو سّرب مہی --1--	----	ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ ਮਹੀ ॥੧॥
دِین دئِیال پّرِیتم منموہن مِلِ سادھ کِینو سہی[1] -- | [1]صحی-	----	ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥
سِمرِ سِمرِ جِیوت ہرِ نانک جم کی بھِیر ن پھہی --109--86--2--	----	ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥੨॥੮੬॥੧੦੯॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
مائی ری منُ میرو متوارو --	----	ਮਾਈ ਰੀ ਮਨੁ ਮੇਰੋ ਮਤਵਾਰੋ ॥
پیکھِ دئِیال اند سُکھ پُورن ہرِ رس رپِئو کھُمارو --1-- رہاءُ --	----	ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥
نِرمل بھۓ اُوجل جسُ گاوت بہُرِ ن ہووت کارو --	----	ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥

چرن کمل سِءُ ڈوری راچی بھیٹِئو پُرکھُ اپارو --1--	----	ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥
کرُ گہِ لینے سربسُ دِینے دِیپک بھئِو اُجارو --	----	ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥
نانک نامِ رسِک بَیراگی کُلہ سمُوہاں تارو --2--87--110--	----	ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
مائی ری آن سِمرِ مرِ جاںْہِ --	----	ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥
تیاگِ گوبِدُ جیئن کو داتا مائِیا سنّگِ لپٹاہِ --1-- رہاءُ --	----	ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥
نامُ بِسارِ چلہِ ان مارگِ نرک گھور مہِ پاہِ --	----	ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥
انِک سجائنْی گنّت ن آوے گربھے گربھِ بھرماہِ --1--	----	ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥
سے دھنونّتے سے پتِونّتے ہرِ کی سرنِ سماہِ --	----	ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥
گُر پرسادِ نانک جگُ جیتِئو بہُرِ ن آوہِ جانْہِ --2--88--111--	----	ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥

ہرِ کاٹی کُٹِلتا کُٹھارِ ـــ	----	ਹਰਿ ਕਾਟੀ ਕੁਟਿਲਤਾ ਕੁਠਾਰਿ ॥
بھّرم بن دہن بھۓ کھِن بھیترِ رام نام پرہارِ ـــ1ـــ رہاءُ ـــ	----	ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥
کام کّرودھُ نِنّدا پرہرِییا کاڈھے سادھُو کےَ سنّگِ مارِ ـــ	----	ਕਾਮ ਕ੍ਰੋਧੁ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥
جنمُ پدارتھُ گُرمُکھِ جِیتِیا بہُرِ ن جُوۓَ ہارِ ـــ1ـــ	----	ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥
آٹھ پہر پّربھ کے گُنْ گاوہ پُورن سبدِ بیچارِ ـــ	Page# [1226]	ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥
نانک داسنِ داسُ جنُ تیرا پُنہ پُنہ نمسکارِ ـــ2ـــ89ـــ112ـــ	----	ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥
سارگ مہلا[1] 5 ـــ | [1]محلاـ	----	ਸਾਰਗ ਮਹਲਾ ੫ ॥
پوتھی پرمیسر کا تھانُ ـــ	----	ਪੋਥੀ ਪਰਮੇਸਰ ਕਾ ਥਾਨੁ ॥
سادھسنّگِ گاوہِ گُنْ گوبِنّد پُورن بّرہم گِیانُ ـــ1ـــ رہاءُ ـــ	----	ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥
سادھِک سِدھ سگل مُنِ لوچہِ بِرلے لاگےَ دھِیانُ ـــ	----	ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥
جِسہِ کّرِپالُ ہوءِ میرا سُیامی پُورن تا کو کامُ ـــ1ـــ	----	ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥

جا کےَ رِدےَ وسےَ بھےَ بھنّجنُ تِسُ جانےَ سگل جہانُ --	----	ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥
کھِنُ پلُ بِسرُ نہی میرے کرتے اِہُ نانکُ مانْگےَ دانُ	----	ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥
--2--90--113--		
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
وُٹھا سرب تھائی میہُ --	----	ਵੂਠਾ ਸਰਬ ਥਾਈ ਮੇਹੁ ॥
اند منّگل گاءُ ہرِ جسُ پُورن پرّگٹِئو نیہُ --1-- رہاءُ --	----	ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥
چارِ کُنّٹ دہ دِسِ جل نِدھِ اُون تھاءُ ن کیہُ --	----	ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥
کرِّپا نِدھِ گوبِنّد پُورن جیء دانُ سبھ دیہُ --1--	----	ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥
ستِ ستِ ہرِ ستِ سُیامی ستِ سادھسنّگیہُ --	----	ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥
ستِ تے جن جِن پرتیتِ اُپجی نانک نہ بھرمیہُ --2--91--114--	----	ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
گوبِد جیءُ تُو میرے پرّان ادھار --	----	ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥

ساجن مِیت سہائی تُم ہی تُو میرو پروار --1-- رہاءُ --	----	ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥
کرُ مستکِ دھارِئو میرےَ ماتھےَ سادھسنّگِ گُنڑ گاۓ --	----	ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥
تُمری کرِپا تے سبھ پھل پاۓ رسکِ رام نام دھِیاۓ --1--	----	ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥
اٹِچل نِیو دھرائی ستِگُرِ کبہُو ڈولت ناہی --	----	ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥
گُر نانک جب بھۓ دئِیارا سرب سُکھا نِدھِ پانْہی --115--92--2--	----	ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥
سارگ مہلا[1] 5 -- | محلا[1]-	----	ਸਾਰਗ ਮਹਲਾ ੫ ॥
نِبہی نام کی سچُ کھیپ --	----	ਨਿਬਹੀ ਨਾਮ ਕੀ ਸਚੁ ਖੇਪ ॥
لابھُ ہرِ گُنڑ گاءِ نِدھِ دھنُ بِکھےَ ماہِ الیپ --1-- رہاءُ --	----	ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥
جیء جنّت سگل سنّتوکھے آپنا پّربھُ دھِیاءِ --	----	ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥
رتن جنمُ اپار جِیتِئو بہُڑِ جوُنِ ن پاءِ --1--	----	ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥

بھئے کرِپال دئیال گوبِد بھِئیا سادھو سنّگ --	----	ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥
ہرِ چرن راسِ نانک پائی لگا پّربھ سِءُ رنّگُ	----	ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥
--116--93--2--		
سارگ مہلا 5 -- | محلا	----	ਸਾਰਗ ਮਹਲਾ ੫ ॥
مائی ری پیکھِ رہی بِسماد --	----	ਮਾਈ ਰੀ ਪੇਖਿ ਰਹੀ ਬਿਸਮਾਦ ॥
انہد دھُنی میرا منُ موہِئو اچرج تا کے سّواد --1-- رہاءُ --	----	ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥
مات پِتا بنّدھپ ہے سوئی منِ ہرِ کو اہلاد --	----	ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥
سادھسنّگِ گاۓ گُن گوبِنّد بِنسِئو سبھُ پرماد --1--	----	ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥
ڈوری لپٹ رہی چرنہ سنّگِ بھّرم بھۓ سگلے کھاد --	----	ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥
ایکُ ادھارُ نانک جن کیِیا بہُرِ ن جونِ بھّرماد --2--94--117--	----	ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥
سارگ مہلا 5 -- | محلا	----	ਸਾਰਗ ਮਹਲਾ ੫ ॥
مائی ری ماتی چرنْ سموہ --	Page# [1227]	ਮਾਈ ਰੀ ਮਾਤੀ ਚਰਣ ਸਮੂਹ ॥

ایکس بِنُ ہءُ آن ن جانءُ دُتییا بھاءُ سبھ لُوہ --1-- رہاءُ --	ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥
تیاگِ گوپال[1] اور جو کرنا تے بِکھیا کے کھُوہ -- | [1]گوپال-	ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥
درس پیاس میرا مَنُ موہِئو کاڈھی نرک تے دھُوہ --1--	ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥
سنّت پّرسادِ مِلِئو سُکھداتا بِنسی ہئُمَے ہُوہ --	ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥
رام رنّگِ راتے داس نانک مئُلِئو مَنُ تَنُ جُوہ --2--95--118--	ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥
سارگ مہلا[1] 5 -- | [1]محلا-	ਸਾਰਗ ਮਹਲਾ ੫ ॥
بنسے کاچ کے بِئُہار --	ਬਿਨਸੇ ਕਾਚ ਕੇ ਬਿਉਹਾਰ ॥
رام بھجُ مِلِ سادھسنّگتِ اِہے جگ مہِ سار --1-- رہاءُ --	ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥
اِیت اُوت ن ڈولِ کتہُو نامُ ہِردے دھارِ --	ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥
گُر چرن بوہتھ مِلِئو بھاگی اُترِئو سنّسار --1--	ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥

جلِ تھلِ مہیئلِ پُورِ رہئو سرب ناتھ اپار --	ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥
ہرِ نامُ انّمرِتُ پیءُ نانک آن رس سبھِ کھار --119--96--2--	ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥
سارگ مہلا[1] 5 -- | محلا[1]-	ਸਾਰਗ ਮਹਲਾ ੫ ॥
تا تے کرنْ پلاہ کرے --	ਤਾ ਤੇ ਕਰਣ ਪਲਾਹ ਕਰੇ ॥
مہا بِکار موہ مد ماتَو سِمرت ناہِ ہرے --1-- رہاءُ --	ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥
سادھسنّگِ جپتے نارائنْ تِن کے دوکھ جرے --	ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥
سپھل دیہ دھنِّ اوءِ جنمے پّربھ کےَ سنّگِ رلے --1--	ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥
چارِ پدارتھ اسٹ دسا سِدھِ سبھ اُوپرِ سادھ بھلے --	ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥
نانک داس دھورِ جن بانْچھے اُدھرہِ لاگِ پلے --2--97--120--	ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥
سارگ مہلا[1] 5 -- | محلا[1]-	ਸਾਰਗ ਮਹਲਾ ੫ ॥
ہرِ کے نام کے جن کانْکھی --	ਹਰਿ ਕੇ ਨਾਮ ਕੇ ਜਨ ਕਾਂਖੀ ॥

مَنِ تَنِ بَچَنِ ایہی سُکھُ چاہت پّربھ درسُ دیکھہِ کب آکھی --1-- رہاءُ --	ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥
تُو بیئنّتُ پاربّرہم سُیامی گتِ تیری جاءِ ن لاکھی --	ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥
چرن کمل پّریت منُ بیدھیا کرِ سربسُ انترِ راکھی --1--	ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥
بید پُران سِمرِتِ سادھُو جن اِہ بانْی رسنا بھاکھی --	ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥
جپِ رام نامُ نانک نِسترِیَۓ ہورُ دُتیِیا بِرتھی ساکھی --121--98--2--	ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥
سارگ مہلا[1] 5 -- | محلا[1]	ਸਾਰਗ ਮਹਲਾ ੫ ॥
ماکھی رام کی تُو ماکھی --	ਮਾਖੀ ਰਾਮ ਕੀ ਤੂ ਮਾਖੀ ॥
جہ دُرگنّدھ تہا تُو بَیسہِ مہا بِکھِیا مد چاکھی --1-- رہاءُ --	ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥
کِتہِ استھانِ تُو ٹِکنُ ن پاوہِ اِہ بِدھِ دیکھی آکھی --	ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥

سنّتا بِنُ تےَ کوءِ ن چھاڈِیا سنّت پرے گوبِنّد کی پاکھی --1--	----	ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ॥੧॥
جی ء جنّت سگلے تےَ موہے بِنُ سنّتا کِنےَ ن لاکھی --	----	ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥
نانک داسُ ہرِ کیرتنِ راتا سبدُ سُرتِ سچُ ساکھی --122--99--2--	----	ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
مائی ری کاٹی جم کی پھاس --	----	ਮਾਈ ਰੀ ਕਾਟੀ ਜਮ ਕੀ ਫਾਸ ॥
ہرِ ہرِ جپت سرب سُکھ پائے بیچے گرست اُداس --1-- رہاءُ --	----	ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥
کرِ کرِپا لینے کرِ اپُنے اُپجی درس پیاس --	----	ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥
سنتسنّگِ مِلِ ہرِ گُنٔ گائے بِنسی دُتیِیا آس --1--	Page# [1228]	ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥
مہا اُدِیان اٹوی تے کاڈھے مارگُ سنّت کہِئو --	----	ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥

دیکھت درسُ پاپ سبھِ ناسے ہرِ نانک رتنُ لہِئو --2--100--123--	----	ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
مائی ری ارِئو پّریم کی کھورِ --	----	ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥
درسن رُچِت پِیاس منِ سُنّدر سکت ن کوئی تورِ --1-- رہاءُ --	----	ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥
پّران مان پتِ پِت سُت بنّدھپ ہرِ سربسُ دھن مور --	----	ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥
دھّرِگُ سرِیرُ است بِسٹا کّرِم بِنُ ہرِ جانت ہور --1--	----	ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥
بھِئو کّرِپال دِین دُکھ بھنّجنُ پرا پُوربلا جور --	----	ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥
نانک سرنِ کّرِپا نِدھِ ساگر بِنسِئو آن نِہور --2--101--124--	----	ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
نِیکی رام کی دھُنِ سوءِ --	----	ਨੀਕੀ ਰਾਮ ਕੀ ਧੁਨਿ ਸੋਇ ॥
چرن کمل انُوپ سُیامی جپت سادھُو ہوءِ --1-- رہاءُ --	----	ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥

چِتوتا گوپال درسن کلملا کڈھُ دھوءِ --	----	ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥
جنم مرن بِکار انّکر ہرِ کاٹِ چھاڈے کھوءِ --1--	----	ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥
پرا پُورب جِسہِ لِکھیا بِرلا پاۓ کوءِ --	----	ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥
رونْ گُنْ گوپال کرتے نانکا سچُ جوءِ --2--102--125--	----	ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥
سارگ مہلا[1] 5 -- | [1] محلا	----	ਸਾਰਗ ਮਹਲਾ ੫ ॥
ہرِ کے نام کی متِ سار --	----	ਹਰਿ ਕੇ ਨਾਮ ਕੀ ਮਤਿ ਸਾਰ ॥
ہرِ بِسارِ جُ آن راچہِ مِتھن سبھ بِستھار --1-- رہاءُ --	----	ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥
سادھسنّگمِ بھجُ سُیامی پاپ ہووت کھار --	----	ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥
چرناربِنّد بساءِ ہردے بہُرِ جنم ن مار --1--	----	ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥
کرِ انُگرہ راکھِ لینے ایک نام ادھار --	----	ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥

دِن رَینِ سِمرت سدا نانکؕ مُکھ اُوجل دربارِ ۔۔2۔۔103۔۔126۔۔	ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥
سارگ مہلا[1] 5 ۔۔ | [1]محلا۔	ਸਾਰਗ ਮਹਲਾ ੫ ॥
مانی تُونّ رام کے دِرِ مانی ۔۔	ਮਾਨੀ ਤੂੰ ਰਾਮ ਕੈ ਦਰਿ ਮਾਨੀ ॥
سادھسنّگِ مِلِ ہرِ گُن گاۓ بِنسی سبھ ابِھمانی ۔۔1۔۔ رہاءُ ۔۔	ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥
دھارِ انُگرّہ اپنی کرِ لینی گُرمُکھِ پُورِ گیانی ۔۔	ਧਾਰਿ ਅਨੁਗ੍ਰਹੁ ਅਪਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥
سرب سُوکھ آننّد گھنیرے ٹھاکُر درس دھِیانی ۔۔1۔۔	ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥
نِکٹِ ورتنِ سا سدا سُہاگنِ دہ دِس سائی جانی ۔۔	ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥
پرِّء رنّگ رنّگِ رتی نارائِن نانکؕ تِسُ کُربانی[1] ۔۔2۔۔104۔۔127۔۔ | [1]قُربانی۔	ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥
سارگ مہلا[1] 5 ۔۔ | [1]محلا۔	ਸਾਰਗ ਮਹਲਾ ੫ ॥
تُء چرن آسرو اِیس ۔۔	ਤੁਅ ਚਰਨ ਆਸਰੋ ਈਸ ॥
تُمہِ پچھانُو ساکُ تُمہِ سنّگِ راکھنہار تُمےَ جگدِیس ۔۔ رہاءُ ۔۔	ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥

تۇ ہمرو ہم تُمرے کہیئے اِت اُت تُم ہی راکھے --	----	ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥
تۇ بیئنّتُ اپرنّپرُ سُیامی گُر کِرپا کوئی لاکھےَ --1--	----	ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥
بِنُ بکنے بِنُ کہن کہاون انّترجامی جانےَ --	----	ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥
جا کءُ میلِ لئے پّربھُ نانکُ سے جن درگہ مانے --128--105--2--	----	ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥
سارنّگ مہلا[1] 5 چئُپدے گھرُ 5 | محلا[1]	----	ਸਾਰੰਗ ਮਹਲਾ ੫ ਚਉਪਦੇ ਘਰੁ ੫
ੴ ستِگُر پّرسادِ --	Page# [1229]	ੴ ਸਤਿਗੁਰ ਪ੍ਰਸਾਦਿ ॥
ہرِ بھجِ آن کرم بِکار --	----	ਹਰਿ ਭਜਿ ਆਨ ਕਰਮ ਬਿਕਾਰ ॥
مان موہُ ن بُجھت تّرِسنا کال گّرس سنّسار --1-- رہاءُ --	----	ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥
کھات پیوت ہست سووت ائُدھ بِتی اسار --	----	ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥
نرک اُدرِ بھّرمنّت جلتو جمہِ کینی سار --1--	----	ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥

پر دّروہ کرت بِکار نِنّدا پاپ رت کر جھار --	----	ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥
بِنا ستِگُر بُوجھ ناہی تم موہ مہاں انّدھار --2--	----	ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥
بِکھُ ٹھگئُری کھاءِ مُوٹھو چِتِ ن سِرجنہار --	----	ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥
گوبِنّد گُپت ہوءِ رہِئو نیارو ماتنّگ متِ اہنّکار --3--	----	ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥
کرِ کرِپا پّربھ سنّت راکھے چرن کمل ادھار --	----	ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥
کر جورِ نانکُ سرنِ آئِئو گوپال[1] پُرکھ اپار --4--1--129-- |	----	ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥
[1]گوپال-		
[1]محلا- | سارگ مہلا[1] 5 گھرُ 6 پڑتال	----	ਸਾਰਗ ਮਹਲਾ ੫ ਘਰੁ ੬ ਪੜਤਾਲ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سُبھ بچن بولِ گُن امول --	----	ਸੁਭ ਬਚਨ ਬੋਲਿ ਗੁਨ ਅਮੋਲ ॥
کِنّکری بِکار --	----	ਕਿੰਕਰੀ ਬਿਕਾਰ ॥
دیکھُ ری بِچار --	----	ਦੇਖੁ ਰੀ ਬੀਚਾਰ ॥
[1]محل- | گُر سبدُ دھِیاءِ مہلُ[1] پاءِ --	----	ਗੁਰ ਸਬਦੁ ਧਿਆਇ ਮਹਲੁ ਪਾਇ ॥

ہرِ سنّگِ رنّگ کرتی مہا کیل --1-- رہاءُ --	----	ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥
سُپن ری سنّسارُ --	----	ਸੁਪਨ ਰੀ ਸੰਸਾਰੁ ॥
مِتھنی بِستھارُ --	----	ਮਿਥਨੀ ਬਿਸਥਾਰੁ ॥
سکھی کاءِ موہِ موہِلی پّرِء پّرِیتِ رِدے میل --1--	----	ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
سرب ری پّرِیتِ پِیارُ --	----	ਸਰਬ ਰੀ ਪ੍ਰੀਤਿ ਪਿਆਰੁ ॥
پّربھ سدا ری دئِیارُ --	----	ਪ੍ਰਭ ਸਦਾ ਰੀ ਦਇਆਰੁ ॥
کانْئیں آن آن رُچیئَ --	----	ਕਾਂਏਂ ਆਨ ਆਨ ਰੁਚੀਐ ॥
ہرِ سنّگِ سنّگِ کھچیئَ --	----	ਹਰਿ ਸੰਗਿ ਸੰਗਿ ਖਚੀਐ ॥
جءُ سادھسنّگ پاۓ --	----	ਜਉ ਸਾਧਸੰਗ ਪਾਏ ॥
کہُ نانک ہرِ دھِیاۓ --	----	ਕਹੁ ਨਾਨਕ ਹਰਿ ਧਿਆਏ ॥
اب رہے جمہِ میل --2--1--130--	----	ਅਬ ਰਹੇ ਜਮਹਿ ਮੇਲ ॥੨॥੧॥੧੩੦॥
سارگ مہلا[1] 5 -- [1]محلا-	----	ਸਾਰਗ ਮਹਲਾ ੫ ॥
کنّچنا بہُ دت کرا --	----	ਕੰਚਨਾ ਬਹੁ ਦਤ ਕਰਾ ॥
بھومِ دانُ ارپِ دھرا --	----	ਭੂਮਿ ਦਾਨੁ ਅਰਪਿ ਧਰਾ ॥
من انِک سوچ پوِتّر کرت --	----	ਮਨ ਅਨਿਕ ਸੋਚ ਪਵਿਤ੍ਰ ਕਰਤ ॥
ناہی رے نام تُلِ من چرن کمل لاگے --1-- رہاءُ --	----	ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥

چارِ بید جِہو بھنے --	----	ਚਾਰਿ ਬੇਦ ਜਿਹਵ ਭਨੇ ॥
دس اسٹ کھسٹ سّرون سُنے --	----	ਦਸ ਅਸਟ ਖਸਟ ਸ੍ਰਵਨ ਸੁਨੇ ॥
نہی تُلِ گوبِد نام دھُنے --	----	ਨਹੀ ਤੁਲਿ ਗੋਬਿਦ ਨਾਮ ਧੁਨੇ ॥
من چرن کمل لاگے --1--	----	ਮਨ ਚਰਨ ਕਮਲ ਲਾਗੇ ॥੧॥
برت سنّدھِ سوچ چار --	----	ਬਰਤ ਸੰਧਿ ਸੋਚ ਚਾਰ ॥
کّرِیا کُنّٹِ نِراہار --	----	ਕ੍ਰਿਆ ਕੁੰਟਿ ਨਿਰਾਹਾਰ ॥
اپرس کرت پاکسار --	----	ਅਪਰਸ ਕਰਤ ਪਾਕਸਾਰ ॥
نِولی کرم بہُ بِستھار --	----	ਨਿਵਲੀ ਕਰਮ ਬਹੁ ਬਿਸਥਾਰ ॥
دھُوپ دِیپ کرتے ہرِ نام تُلِ ن لاگے --	----	ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥
رام دئِیار سُنِ دِین بینتی --	----	ਰਾਮ ਦਇਆਰ ਸੁਨਿ ਦੀਨ ਬੇਨਤੀ ॥
دیہُ درسُ نَین پیکھ ءُ جن نانک نام مِسٹ لاگے --131--2--2--	----	ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
رام رام رام جاپِ رمت رام سہائی --1-- رہاءُ --	----	ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥
سنّتن کےَ چرن لاگے کام کّرودھ لوبھ تِیاگے	----	ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥

گُر گوپال بھۓ کِرپال
لبدھِ اپنی پائی --1--

Page# [1230]

بنسے بھّرم موہ اندھ ٹُوٹے مائیا کے بندھ
پُورن سربتّر ٹھاکُر نہ کوئُو بَیرائی --

ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ
ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥

سُیامی سُپّرسنّ بھۓ جنم مرن دوکھ گۓ
سنتن کے چرن لاگِ نانک گُن گائی
--2--3--132--

ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ
ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥

سارگ مہلا 5 -- | محلا

ਸਾਰਗ ਮਹਲਾ ੫ ॥

ہر ہرے ہر مُکھہُ بولِ
ہر ہرے من دھارے --1-- رہاۓ --

ਹਰਿ ਹਰੇ ਹਰਿ ਮੁਖਹੁ ਬੋਲਿ
ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥

سّرون سُنن بھگتِ کرن
انِک پاتِک پُنہچرن --

ਸ੍ਰਵਨ ਸੁਨਨ ਭਗਤਿ ਕਰਨ
ਅਨਿਕ ਪਾਤਿਕ ਪੁਨਹਚਰਨ ॥

سرن پرن سادھُو
آن بانِ بِسارے --1--

ਸਰਨ ਪਰਨ ਸਾਧੂ
ਆਨ ਬਾਨਿ ਬਿਸਾਰੇ ॥੧॥

ہر چرن پّریت نیت نیتِ پاونا مہِ مہاپُنیت
سیوک بھے دُورِ کرن کلِمل دوکھ جارے
--

ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ
ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥

کہت مُکت سُنت مُکت
رہت جنم رہتے --

ਕਹਤ ਮੁਕਤ ਸੁਨਤ ਮੁਕਤ
ਰਹਤ ਜਨਮ ਰਹਤੇ ॥

رام رام سار بھُوت نانک تتُ بیچارے --2--4--133--	----	ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
نام بھگتِ ماگُ سنّت تیاگِ سگل کامی --1-- رہاءُ --	----	ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥
پّریتِ لاءِ ہرِ دھیاءِ گُن گوبِنّد[1] سدا گاءِ -- | [1]گوبِنَد-	----	ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋਬਿੰਦ ਸਦਾ ਗਾਇ ॥
ہرِ جن کی رین بانْچھ دینہار سُیامی --1--	----	ਹਰਿ ਜਨ ਕੀ ਰੇਨ ਬਾਂਛ ਦੈਨਹਾਰ ਸੁਆਮੀ ॥੧॥
سرب کُسل سُکھ بِسّرام آندا آننّد نام جم کی کچھُ ناہِ ترّاس سمرِ انّترجامی --	----	ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥
ایک سرن گوبِنّد چرن سنّسار سگل تاپ ہرن --	----	ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥
ناو رُوپ سادھسنّگ نانک پارگرامی --2--5--134--	----	ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
گُن لال گاوءُ گُر دیکھے --	----	ਗੁਨ ਲਾਲ ਗਾਵਉ ਗੁਰ ਦੇਖੇ ॥
پنّچا تے ایکُ چھُوٹا جءُ سادھسنّگِ پگ رءُ --1-- رہاءُ --	----	ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥

ڈرِسٹءُ کچھُ سنّگِ ن جاءِ مانُ تیاگِ موہا --	----	ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥
اکےَ ہرِ پرِّیتِ لاءِ مِلِ سادھسنّگِ سوہا --1--	----	ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥
پائِئو ہےَ گُنڑ نِدھانُ سگل آس پوُری --	----	ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥
نانک منِ انّد بھۓ گُرِ بِکھم گاڑہ توڑی --2--6--135--	----	ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾੜ੍ਹ ਤੋਰੀ ॥੨॥੬॥੧੩੫॥
سارگ مہلا[1] 5 -- | [1]محلا-	----	ਸਾਰਗ ਮਹਲਾ ੫ ॥
منِ براگیگی --	----	ਮਨਿ ਬਿਰਾਗੈਗੀ ॥
کھوجتی درسار --1-- رہاءُ --	----	ਖੋਜਤੀ ਦਰਸਾਰ ॥੧॥ ਰਹਾਉ ॥
سادھو سنّتن سیوِ کےَ پرِّءُ ہِیئرےَ دھِیائِئو --	----	ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥
آنّد رُوپی پیکھِ کےَ ہءُ مہلُ[1] پاوُگی --1-- | [1]محلُ-	----	ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥
کام کری سبھ تیاگِ کےَ ہءُ سرنِ پرُگی --	----	ਕਾਮ ਕਰੀ ਸਭ ਤਿਆਗਿ ਕੈ ਹਉ ਸਰਨਿ ਪਰਉਗੀ ॥
نانک سُیامی گرِ ملے ہءُ گر مناوُگی --2--7--136--	----	ਨਾਨਕ ਸੁਆਮੀ ਗੁਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥

سارگ مہلا[1] 5 -- | محلا[1]	----	ਸਾਰਗ ਮਹਲਾ ੫ ॥
اَیسی ہوءِ پری --	----	ਐਸੀ ਹੋਇ ਪਰੀ ॥
جانتے دئیار --1-- رہاءُ --	----	ਜਾਨਤੇ ਦਇਆਰ ॥੧॥ ਰਹਾਉ ॥
ماتر پِتر تیاگِ کے منُ سنّتن پاہِ بیچائِئو --	----	ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥
جاتِ[1] جنم کُل کھوئیۓ ہءُ گاوءُ ہرِ ہری --1-- | ذاتِ[1]	----	ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥
لوک کُٹنّب تے ٹُوٹیۓ پّربھ کِرتِ کِرتِ کری --	----	ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥
گُرِ مو کءُ اُپدیسِیا نانک سیوِ ایک ہری --137--8--2--	----	ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥
سارگ مہلا[1] 5 -- | محلا[1]	----	ਸਾਰਗ ਮਹਲਾ ੫ ॥
لال لال موہن گوپال تُو --	Page# [1231]	ਲਾਲ ਲਾਲ ਮੋਹਨ ਗੋਪਾਲ ਤੂ ॥
کِیٹ ہستِ پاکھانْ جنّت سرب مے پّرتپال تُو --1-- رہاءُ --	----	ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
نہ دُورِ پُورِ ہجُورِ[1] سنّگے -- | حضُورِ[1]	----	ਨਹ ਦੂਰਿ ਪੂਰਿ ਹਜੂਰਿ ਸੰਗੇ ॥
سُندر رسال تُو --1--	----	ਸੁੰਦਰ ਰਸਾਲ ਤੂ ॥੧॥
نہ برن برن نہ کُلہ کُل --	----	ਨਹ ਬਰਨ ਬਰਨ ਨਹ ਕੁਲਹ ਕੁਲ ॥

نانک پّربھ کرپال تُو --2--9--138--	----	ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
سارگ م: 5 --	----	ਸਾਰਗ ਮਃ ੫ ॥
کرت کیل بکھےَ میل چنّدّر سُور موہے --	----	ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥
اُپجتا بِکار دُندر نئُپری جھُننّکار سُندر انِگ بھاءُ کرت پھِرت بِنُ گوپال دھوہے -- رہاءُ --	----	ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥
تِینِ بھئُنے لپٹاءِ رہی کاچ کرمِ ن جات سہی اُنمت انّدھ دھنّدھ رچِت جَیسے مہا ساگر ہوہے --1--	----	ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥
اُدھرے ہرِ سنّت داس کاٹِ دِینی جم کی پھاس پِتت پاون نامُ جا کو سِمرِ نانک اوہے --2--10--139--3--13--155- -	----	ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
راگ سارنّگ مہلا[1] 9 -- | محلا[1]-	----	ਰਾਗੁ ਸਾਰੰਗ ਮਹਲਾ ੯ ॥
ہر بِنُ تیرو کو ن سہائی --	----	ਹਰਿ ਬਿਨੁ ਤੇਰੋ ਕੋ ਨ ਸਹਾਈ ॥

کاں کی مات پِتا سُت بِنتا کوِ کاہُو کوِ بھائی --1-- رہاءُ --	----	ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥
دھنُ دھرنی ارُ سنّپتِ سگری جوِ مانِئوِ اپنائی --	----	ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥
تن چھوٹےَ کچھُ سنّگِ ن چالےَ کہا تاہِ لپٹائی --1--	----	ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥
دِین دئِیال سدا دُکھ بھنّجن تا سِءُ رُچِ ن بڈھائی --	----	ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥
نانک کہت جگت سبھ مِتھِیا جِءُ سُپنا رَینائی --2--1--	----	ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
سارنّگ مہلا[1] 9 -- | محلا[1]	----	ਸਾਰੰਗ ਮਹਲਾ ੯ ॥
کہا من بِکھِیا سِءُ لپٹاہی --	----	ਕਹਾ ਮਨ ਬਿਖਿਆ ਸਿਉ ਲਪਟਾਹੀ ॥
یا جگ مہِ کوئُو رہنُ ن پاوےَ اِکِ آوہِ اِکِ جاہی --1-- رہاءُ --	----	ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
کاں کوِ تنُ دھنُ سنّپتِ کاں کی کا سِءُ نیہُ لگاہی --	----	ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
جوِ دِسے سوِ سگل بِناسےَ جِءُ بادر کی چھاہی --1--	----	ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥

تجِ ابھِمانُ سرنِ سنّتن گہُ مُکتِ ہوہِ چھِن ماہی --	----	ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
جن نانک بھگونّت بھجن بِنُ سُکھُ سُپنے بھی ناہی --2--2--	----	ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
سارنگ مہلا[1] 9 -- | محلا[1]	----	ਸਾਰੰਗ ਮਹਲਾ ੯ ॥
کہا نر اپنو جنمُ گواوے --	----	ਕਹਾ ਨਰ ਅਪਨੋ ਜਨਮੁ ਗਵਾਵੈ ॥
مائِیا مدِ بِکھِیا رسِ رچِئو رام سرنِ نہی آوے --1-- رہاءُ --	----	ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
اِہُ سنّسارُ سگل ہے سُپنو دیکھِ کہا لوبھاوے --	----	ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥
جو اُپجے سو سگل بِناسے رہنُ ن کوئُو پاوے --1--	----	ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
مِتھِیا تنُ ساچو کرِ مانِئو اِہ بِدھِ آپُ بنّدھاوے --	----	ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
جن نانک سوئُو جنُ مُکتا رام بھجن چِتُ لاوے --2--3--	----	ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
سارنگ مہلا[1] 9 -- | محلا[1]	----	ਸਾਰੰਗ ਮਹਲਾ ੯ ॥
من کرِ کبہُو ن ہرِ گُن گائِئو --	----	ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥

بِکھیاسکت رہئو نِس باسُر کینو اپنو بھائئو --1-- رہاءُ --	----	ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
گر اُپدیس سُنئو نہِ کانن پر دارا لپٹائئو --	Page# [1232]	ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
پرنِندا کارن بہُ دھاوت سمجھِئو نہ سمجھائئو --1--	----	ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
کہا کہءُ مےَ اپنی کرنی جِہ بِدھِ جنمُ گوائئو --	----	ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
کہِ نانک سبھ اَئُگن مو مہ راکھِ لیہُ سرنائئو 15--4--139--13--3--4--2-- --9	----	ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
راگُ سارگ اسٹپدِییا مہلا[1] 1 گھرُ 1 | محلا1	----	ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧
ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
ہر بِنُ کِءُ جیوا میری مائی --	----	ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥
جےَ جگدِیس تیرا جسُ جاچءُ مےَ ہر بِنُ رہنُ ن جائی --1-- رہاءُ --	----	ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
ہر کی پیاس پیاسی کامنِ دیکھءُ رَین سبائی --	----	ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

سّرِیدھر ناتھ میرا منُ لینا پّربھُ جانےَ پیِر پرائی --1--	----	ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥
گنّت سریِر پیِر ہےَ ہرِ بِنُ گُر سبدی ہرِ پانْئی --	----	ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥
ہوہُ دئِیال کّرِپا کرِ ہرِ جیءُ ہرِ سِءُ رہاں سمائی --2--	----	ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥
اَیسی روت روہُ من میرے ہرِ چرݨی چِتُ لائی --	----	ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥
بِسم بھۓ گُݨ گاءِ منوہر نِربھءُ سہجِ سمائی --3--	----	ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥
ہِردےَ نامُ سدا دھُنِ نِہچل گھٹےَ ن کیِمتِ[1] پائی -- | [1]قیمتِ-	----	ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥
بِنُ ناوےَ سبھُ کوئی نِردھنُ ستِگُرِ بوُجھ بُجھائی --4--	----	ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥
پّرِیتم پّران بھۓ سُنِ سجنی دوُت مُۓ بِکھُ کھائی --	----	ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥
جب کی اُپجی تب کی تیَسی رنّگُل بھئی منِ بھائی --5--	----	ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

سہج سمادھِ سدا لِو ہرِ سِءُ جیواں ہرِ گُن گائی --	----	ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥
گُر کے سبدِ رتا بَیراگی نج گھرِ تاڑی لائی --6--	----	ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥
سُدھ رس نامُ مہا رسُ میٹھا نج گھرِ تتُ گُسانْئیں --	----	ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥
تہ ہی منُ جہ ہی تے راکھیا اَیسی گُرمتِ پائی --7--	----	ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥
سنک سنادِ بّرہمادِ اِنّدرادِک بھگتِ رتے بنِ آئی --	----	ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥
نانک ہرِ بنُ گھری ن جیواں ہرِ کا نامُ وڈائی --8--1--	----	ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥
سارگ مہلا[1] 1 -- | محلا[1]	----	ਸਾਰਗ ਮਹਲਾ ੧ ॥
ہر بنُ کِءُ دھیرے منُ میرا --	----	ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥
کوٹِ کلپ کے دُوکھ بِناسن ساچُ دِرڑاءِ نبیرا --1-- رہاءُ --	----	ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥
کّرودھُ نِوار جلے ہءُ ممتا پّریم سدا نءُ رنگی --	----	ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥

انبھءُ بِسرِ گئے پّربھُ جاچِیا
ہرِ نِرمائِلُ سنّگی --1--

ਅਨਭਉ ਬਿਸਰਿ ਗਏ ਪ੍ਰਭੁ ਜਾਚਿਆ
ਹਰਿ ਨਿਰਮਾਇਲੁ ਸੰਗੀ ॥੧॥

چنّچل مت تیاگِ بھءُ بھنّجنُ پائِیا
ایک سبدِ لِو لاگی --

ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ
ਏਕ ਸਬਦਿ ਲਿਵ ਲਾਗੀ ॥

ہرِ رسُ چاکھِ ترِکھا نِواری
ہرِ میلِ لئے بڈبھاگی --2--

ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ
ਹਰਿ ਮੇਲਿ ਲਏ ਬਡਭਾਗੀ ॥੨॥

ابھرت سِنّچِ بھئے سُبھر سر
گُرمتِ ساچُ نِہالا --

ਅਭਰਤ ਸਿੰਚਿ ਭਏ ਸੁਭਰ ਸਰ
ਗੁਰਮਤਿ ਸਾਚੁ ਨਿਹਾਲਾ ॥

من رتِ نامِ رتے نِہکیول
آدِ جُگادِ دئِیالا --3--

ਮਨ ਰਤਿ ਨਾਮਿ ਰਤੇ ਨਿਹਕੇਵਲ
ਆਦਿ ਜੁਗਾਦਿ ਦਇਆਲਾ ॥੩॥

موہنِ موہِ لِیا منُ مورا
بڈے بھاگ لِو لاگی --

Page# [1233]

ਮੋਹਨਿ ਮੋਹਿ ਲੀਆ ਮਨੁ ਮੋਰਾ
ਬਡੈ ਭਾਗ ਲਿਵ ਲਾਗੀ ॥

ساچُ بِیچارِ کِلوِکھ دُکھ کاٹے
منُ نِرملُ انراگی --4--

ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ
ਮਨੁ ਨਿਰਮਲੁ ਅਨਰਾਗੀ ॥੪॥

گہِر گنّبھِیر ساگر رتناگر
اور نہی ان پُوجا --

ਗਹਿਰ ਗੰਭੀਰ ਸਾਗਰ ਰਤਨਾਗਰ
ਅਵਰ ਨਹੀ ਅਨ ਪੂਜਾ ॥

سبدُ بِیچارِ بھرم بھءُ بھنّجنُ
اورُ ن جانِیا دُوجا --5--

ਸਬਦੁ ਬੀਚਾਰਿ ਭਰਮ ਭਉ ਭੰਜਨੁ
ਅਵਰੁ ਨ ਜਾਨਿਆ ਦੂਜਾ ॥੫॥

منُویا مارِ نِرمل پدُ چِینِیا ہرِ رس رتے ادھِکائی --	----	ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥
ایکس بِنُ مےَ اورُ ن جاناں ستِگُرِ بُوجھ بُجھائی --6--	----	ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥
اگم اگوچرُ اناتھُ اجونی گُرمتِ ایکو جاِنیا --	----	ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥
سُبھر بھرے ناہی چِتُ ڈولےَ من ہی تے منُ ماِنیا --7--	----	ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥
گُر پرسادی اکتھءُ کتھِیۓَ کہءُ کہاوےَ سوئی --	----	ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥
نانکؐ دِین دئِیال ہمارے اورُ ن جاِنیا کوئی --8--2--	----	ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥
سارگ مہلا[1] 3 اسٹپدِیا گھرُ 1 | [1]محلا۔	----	ਸਾਰਗ ਮਹਲਾ ੩ ਅਸਟਪਦੀਆ ਘਰੁ ੧
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
من میرے ہرِ کےَ نامِ وڈائی --	----	ਮਨ ਮੇਰੇ ਹਰਿ ਕੈ ਨਾਮਿ ਵਡਾਈ ॥
ہرِ بِنُ اورُ ن جاݨا کوئی ہرِ کےَ نامِ مُکتِ گتِ پائی --1-- رہاءُ --	----	ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥

سبدِ بھءُ بھنّجنُ جمکال نِکھنّجنُ ہرِ سیتی لِو لائی --	----	ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥
ہرِ سُکھداتا گُرمُکھِ جاتا سہجے رہِیا سمائی --1--	----	ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥
بھگتاں کا بھوجنُ ہرِ نام نِرنّجنُ پَینّہنُ بھگتِ بڈائی --	----	ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਣੁ ਭਗਤਿ ਬਡਾਈ ॥
نِج گھرِ واسا سدا ہرِ سیونِ ہرِ درِ سوبھا پائی --2--	----	ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥
منمُکھ بُدھِ کاچی منُویا ڈولےَ اکتھُ ن کتھےَ کہانی --	----	ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥
گُرمتِ نِہچلُ ہرِ منِ وسِیا انّمرِت ساچی بانی --3--	----	ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥
من کے ترنّگ سبدِ نِوارے رسنا سہجِ سُبھائی --	----	ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥
ستِگُر مِلِ رہیئےَ سد اپُنے جِنِ ہرِ سیتی لِو لائی --4--	----	ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥
منُ سبدِ مرےَ تا مُکتو ہووے ہرِ چرنْی چِتُ لائی --	----	ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥

ہرِ سرُ ساگرُ سدا جلُ نِرملُ ناوے سہجِ سُبھائی --5--	----	ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥
سبدُ وِیچارِ سدا رنگِ راتے ہئُمے تِرسنا ماری --	----	ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥
انترِ نِہکیولُ ہرِ روِیا سبھُ آتم رامُ مُراری --6--	----	ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥੬॥
سیوک سیوِ رہے سچِ راتے جو تیرے منِ بھاݨے --	----	ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥
دُبِدھا مہلُ[1] ن پاوے جگِ جھُوٹھی گُݨ اوگُݨ ن پچھاݨے --7-- | محلُ[1]-	----	ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥
آپے میلِ لئے اکتھُ کتھیئے سچُ سبدُ سچُ باݨی --	----	ਆਪੇ ਮੇਲਿ ਲਏ ਅਕਥੁ ਕਥੀਐ ਸਚੁ ਸਬਦੁ ਸਚੁ ਬਾਣੀ ॥
نانک ساچے سچِ سماݨے ہرِ کا نامُ وکھاݨی --8--1--	----	ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥
سارگ مہلا[1] 3 -- | محلا[1]-	----	ਸਾਰਗ ਮਹਲਾ ੩ ॥
من میرے ہرِ کا نامُ اتِ میٹھا --	----	ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥
جنم جنم کے کِلوِکھ بھءُ بھنّجن گُرمُکھِ ایکو ڈِیٹھا --1-- رہاءُ --	----	ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥

کوٹِ کوٹنّتر کے پاپ بِناسن ہرِ ساچا منِ بھاِئیا ـ ـ	Page# [1234]	ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥
ہرِ بِنُ اورُ ن سُوجھےَ دُوجا ستِگُرِ ایکُ بُجھاِئیا ـ ـ1ـ ـ	----	ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥
پّریم پدارتھُ جِن گھٹِ وسِیا سہجے رہے سمائی ـ ـ	----	ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥
سبدِ رتے سے رنّگِ چلُولے راتے سہجِ سُبھائی ـ ـ2ـ ـ	----	ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥
رسنا سبدُ وِیچارِ رسِ راتی لال بھئی رنّگُ لائی ـ ـ	----	ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥
رام نامُ نِہکیولُ جاݨِیا منُ ترِّپتِیا سانْتِ آئی ـ ـ3ـ ـ	----	ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥
پنّڈِت پڑّھِ پڑّھِ مونی سبھِ تھاکے بھرّمِ بھیکھ تھکے بھیکھدھاری ـ ـ	----	ਪੰਡਿਤ ਪੜ੍ਹਿ ਪੜ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥
گُر پرسادِ نرنّجنُ پاِئیا ساچےَ سبدِ وِیچاری ـ ـ4ـ ـ	----	ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥
آوا گئُݨُ نِوارِ سچِ راتے ساچ سبدُ منِ بھاِئیا ـ ـ	----	ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥

سَتِگُرُ سیوِ سدا سُکھُ پائیئَ جِنِ وِچہُ آپُ گوائِیا --5--	----	ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥
ساچےَ سبدِ سہج دھُنِ اُپجےَ منِ ساچےَ لِو لائی --	----	ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥
اگم اگوچرُ نامُ نِرنّجنُ گُرمُکھِ منّنِ وسائی --6--	----	ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥
ایکس مہِ سبھُ جگتو ورتےَ وِرلا ایکُ پچھاݨےَ --	----	ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥
سبدِ مرےَ تا سبھُ کِچھُ سُوجھےَ اندِنُ ایکو جاݨےَ --7--	----	ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥
جِس نو ندرِ کرے سوئی جنُ بُوجھےَ ہورُ کہݨا کتھنُ ن جائی --	----	ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥
نانکُ نامِ رتے سدا بَیراگی ایکُ سبدِ لِو لائی --8--2--	----	ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥
سارگ مہلا[1] 3 -- | محلا[1]-	----	ਸਾਰਗ ਮਹਲਾ ੩ ॥
من میرے ہرِ کی اکتھ کہاݨی --	----	ਮਨ ਮੇਰੇ ਹਰਿ ਕੀ ਅਕਥ ਕਹਾਣੀ ॥
ہرِ ندرِ کرے سوئی جنُ پائے گُرمُکھِ وِرلےَ جاݨی --1-- رہاءُ --	----	ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥

ہر گہر گنّبھیرُ گنی گہیرُ
گُر کے سبدِ پچھانیا --

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ
ਗੁਰ ਕੈ ਸਬਦਿ ਪਛਾਨਿਆ ॥

بہُ بِدھِ کرم کرہِ بھاءِ دُوجے
بِنُ سبدے بئُرانیا --1--

ਬਹੁ ਬਿਧਿ ਕਰਮ ਕਰਹਿ ਭਾਇ ਦੂਜੈ
ਬਿਨੁ ਸਬਦੈ ਬਉਰਾਨਿਆ ॥੧॥

ہر نامِ ناوے سوئی جنُ نرملُ
پھِر میلا مُولِ ن ہوئی --

ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ
ਫਿਰਿ ਮੈਲਾ ਮੂਲਿ ਨ ਹੋਈ ॥

نام بِنا سبھُ جگُ ہے مَیلا
دُوجے بھرمِ پتِ کھوئی --2--

ਨਾਮ ਬਿਨਾ ਸਭੁ ਜਗੁ ਹੈ ਮੈਲਾ
ਦੂਜੈ ਭਰਮਿ ਪਤਿ ਖੋਈ ॥੨॥

کِیا دِرڑاں کِیا سنّگرہِ تیاگی
مےَ تا بُوجھ ن پائی --

ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ
ਮੈ ਤਾ ਬੂਝ ਨ ਪਾਈ ॥

ہوہِ دئیالُ کِرپا کرِ ہرِ جیءُ
نامو ہوءِ سکھائی --3--

ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ
ਨਾਮੋ ਹੋਇ ਸਖਾਈ ॥੩॥

سچا سچُ داتا کرم بِدھاتا
جِسُ بھاوے تِسُ ناءِ لائے --

ਸਚਾ ਸਚੁ ਦਾਤਾ ਕਰਮ ਬਿਧਾਤਾ
ਜਿਸੁ ਭਾਵੈ ਤਿਸੁ ਨਾਇ ਲਾਏ ॥

گُرُو دُیارے سوئی بُوجھے
جِس نو آپ بُجھائے --4--

ਗੁਰੂ ਦੁਆਰੈ ਸੋਈ ਬੂਝੈ
ਜਿਸ ਨੋ ਆਪਿ ਬੁਝਾਏ ॥੪॥

دیکھِ بِسمادُ اِہُ منُ نہی چیتے
آوا گئُنُ سنّسارا --

ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ
ਆਵਾ ਗਉਣੁ ਸੰਸਾਰਾ ॥

ستِگُرُ سیوے سوئی بُوجھے
پاۓ موکھ دُیارا --5--

ਸਤਿਗੁਰੁ ਸੇਵੇ ਸੋਈ ਬੂਝੈ
ਪਾਏ ਮੋਖ ਦੁਆਰਾ ॥੫॥

جِنّہ دَرُ سُوجھے سے کدے ن وِگاڑہِ
ستِگُرِ بُوجھ بُجھائی --

ਜਿਨ੍ ਦਰੁ ਸੁਝੈ ਸੇ ਕਦੇ ਨ ਵਿਗਾੜਹਿ
ਸਤਿਗੁਰਿ ਬੂਝ ਬੁਝਾਈ ॥

سچُ سنّجمُ کرݨی کِرتِ کماوہِ
آوݨ جاݨُ رہائی --6--

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ
ਆਵਣ ਜਾਣੁ ਰਹਾਈ ॥੬॥

سے دِر ساچے ساچُ کماوہِ
جِن گُرمُکھِ ساچُ ادھارا --

ਸੇ ਦਰਿ ਸਾਚੈ ਸਾਚੁ ਕਮਾਵਹਿ
ਜਿਨ ਗੁਰਮੁਖਿ ਸਾਚੁ ਅਧਾਰਾ ॥

منمُکھ دُوجے بھرمِ بھُلاۓ
نا بُوجھہِ وِیچارا --7--

ਮਨਮੁਖ ਦੂਜੈ ਭਰਮਿ ਭੁਲਾਏ
ਨਾ ਬੂਝਹਿ ਵੀਚਾਰਾ ॥੭॥

آپے گُرمُکھِ آپے دیوے
آپے کرِ کرِ ویکھے --
Page# [1235]
ਆਪੇ ਗੁਰਮੁਖਿ ਆਪੇ ਦੇਵੈ
ਆਪੇ ਕਰਿ ਕਰਿ ਵੇਖੈ ॥

نانک سے جن تھاءِ پۓ ہے
جِن کی پتِ پاوے لیکھے --8--3--

ਨਾਨਕ ਸੇ ਜਨ ਥਾਇ ਪਏ ਹੈ
ਜਿਨ ਕੀ ਪਤਿ ਪਾਵੈ ਲੇਖੈ ॥੮॥੩॥

سارگ مہلا[1] 5 اسٹپدِیا گھرُ 1 | محلا[1]

ਸਾਰਗ ਮਹਲਾ ੫ ਅਸਟਪਦੀਆ ਘਰੁ ੧

ੴ ستِگُر پرسادِ --

ੴ ਸਤਿਗੁਰ ਪ੍ਰਸਾਦਿ ॥

گُسائیں پرتاپُ تُہارو ڈِیٹھا --

ਗੁਸਾਈ ਪਰਤਾਪੁ ਤੁਹਾਰੋ ਡੀਠਾ ॥

کرن کراون اُپاءِ سماون
سگل چھترپتِ بیٹھا --1-- رہاءُ --

ਕਰਨ ਕਰਾਵਨ ਉਪਾਇ ਸਮਾਵਨ
ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥

راݨا راءُ راج بھئے رنّکا اُنِ جھُوٹھے کہݨُ کہائِئو --	----	ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥
ہمرا راجنُ سدا سلامتِ تا کو سگل گھٹا جسُ گائِئو --1--	----	ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥
اُپما سُنہُ راجن کی سنّتہُ کہت جیت پاہُوچا --	----	ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥
بیسُمار[1] وڈ ساہ داتارا اُوچے ہی تے اُوچا --2-- | [1]بیشُمار-	----	ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥
پونِ پروئِئو سگل اکارا پاوک کاسٹ سنّگے --	----	ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥
نیرُ دھرݨِ کرِ راکھے ایکت کوءِ ن کِس ہی سنّگے --3--	----	ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥
گھٹِ گھٹِ کتھا راجن کی چالےَ گھرِ گھرِ تُجھہِ اُماہا --	----	ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
جیء جنّت سبھِ پاچھےَ کرِیا پ٘رتھمے رِجکُ[1] سماہا --4-- | [1]رِزق-	----	ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥
جو کِچھُ کرݨا سُ آپے کرݨا مسلتِ[1] کاہُو دِینْہی -- | [1]مصلتِ-	----	ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹੀ ॥

اِنکُ جتن کرِ کرہ دِکھائے ساچی ساکھی چِینّھی ــ5ــ	----	ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨ੍ਹੀ ॥੫॥
ہرِ بھگتا کرِ راکھے اپنے دِینی نامُ وڈائی ــ	----	ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥
جِنِ جِنِ کری اوِگیا جن کی تے تَیں دِیۓ رُڑائی ــ6ــ	----	ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜਾਈ ॥੬॥
مُکتِ بھۓ سادھسنّگتِ کرِ تِن کے اوگن سبھِ پرہرِیا ــ	----	ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥
تِن کءُ دیکھِ بھۓ کِرپالا تِن بھو ساگرُ ترِیا ــ7ــ	----	ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥
ہم نانّھےنیِچ تُمّھے بڈ ساہِب[1] کُدرتِ[2] کئُݨ بیچارا ــ | [1]صاحِب۔ [2]قُدرتِ۔	----	ਹਮ ਨਾਨ੍ਹੇ ਨੀਚ ਤੁਮ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥
منُ تنُ سِیتلُ گُر درس دیکھے نانک نامُ ادھارا ــ8ــ1ــ	----	ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥
سارگ مہلا[1] 5 اسٹپدی گھرُ 6 | [1]محلا۔	----	ਸਾਰਗ ਮਹਲਾ ੫ ਅਸਟਪਦੀ ਘਰੁ ੬
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
اگم اگادھِ سُنہُ جن کتھا ــ	----	ਅਗਮ ਅਗਾਧਿ ਸੁਨਹੁ ਜਨ ਕਥਾ ॥
پاربّرہم کی اچرج سبھا ــ1ــ رہاءُ ــ	----	ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥
سدا سدا ستِگُر نمسکار ــ	----	ਸਦਾ ਸਦਾ ਸਤਿਗੁਰ ਨਮਸਕਾਰ ॥

گُر کِرپا تے گُن گاءِ اپار --	----	ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥
من بھِیترِ ہووَے پرگاسُ --	----	ਮਨ ਭੀਤਰਿ ਹੋਵੈ ਪਰਗਾਸੁ ॥
گِیان انّجنُ اگِیان بِناسُ --1--	----	ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥
مِتِ ناہی جا کا بِستھارُ --	----	ਮਿਤਿ ਨਾਹੀ ਜਾ ਕਾ ਬਿਸਥਾਰੁ ॥
سوبھا تا کی اپر اپار --	----	ਸੋਭਾ ਤਾ ਕੀ ਅਪਰ ਅਪਾਰ ॥
انِک رنّگ جا کے گنے ن جاہِ --	----	ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥
سوگ ہرکھ دُہہو مہِ ناہِ --2--	----	ਸੋਗ ਹਰਖ ਦੁਹਹੂ ਮਹਿ ਨਾਹਿ ॥੨॥
انِک برہمے جا کے بید دھُنِ کرہِ --	----	ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥
انِک مہیس بَیسِ دھِیانُ دھرہِ --	----	ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥
انِک پُرکھ انّسا اوتار --	----	ਅਨਿਕ ਪੁਰਖ ਅੰਸਾ ਅਵਤਾਰ ॥
انِک اِندّر اُوبھے دربار --3--	Page# [1236]	ਅਨਿਕ ਇੰਦ੍ਰ ਊਭੇ ਦਰਬਾਰ ॥੩॥
انِک پون پاوک ارُ نیِر --	----	ਅਨਿਕ ਪਵਨ ਪਾਵਕ ਅਰੁ ਨੀਰ ॥
انِک رتن ساگر ددھِ کھیِر --	----	ਅਨਿਕ ਰਤਨ ਸਾਗਰ ਦਧਿ ਖੀਰ ॥
انِک سُور سسیِئر نکھِیاتِ --	----	ਅਨਿਕ ਸੂਰ ਸਸੀਅਰ ਨਖਿਆਤਿ ॥
انِک دیوی دیوا بہُ بھانْتِ --4--	----	ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥
انِک بسُدھا انِک کامدھین --	----	ਅਨਿਕ ਬਸੁਧਾ ਅਨਿਕ ਕਾਮਧੇਨ ॥
انِک پارجات انِک مُکھِ بین --	----	ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥
انِک اکاس انِک پاتال --	----	ਅਨਿਕ ਅਕਾਸ ਅਨਿਕ ਪਾਤਾਲ ॥
انِک مُکھی جپیِۓ گوپال --5--	----	ਅਨਿਕ ਮੁਖੀ ਜਪੀਐ ਗੋਪਾਲ ॥੫॥

انِک ساسترّ سِمرِت پُران -- ---- ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥

انِک جُگتِ ہووت بکھِیان -- ---- ਅਨਿਕ ਜੁਗਤਿ ਹੋਵਤ ਬਖਿਆਨ ॥

انِک سروِتے سُنہِ نِدھان -- ---- ਅਨਿਕ ਸਰੋਤੇ ਸੁਨਹਿ ਨਿਧਾਨ ॥

سرب جیء پُورن بھگوان --6-- ---- ਸਰਬ ਜੀਅ ਪੂਰਨ ਭਗਵਾਨ ॥੬॥

انِک دھرم انِک کُمیر -- ---- ਅਨਿਕ ਧਰਮ ਅਨਿਕ ਕੁਮੇਰ ॥

انِک برن انِک کِنِک سُمیر -- ---- ਅਨਿਕ ਬਰਨ ਅਨਿਕ ਕਨਿਕ ਸੁਮੇਰ ॥

انِک سیکھ نوتن نامُ لیہِ -- ---- ਅਨਿਕ ਸੇਖ ਨਵਤਨ ਨਾਮੁ ਲੇਹਿ ॥

پاربرّہم کا انّتُ ن تیہِ --7-- ---- ਪਾਰਬ੍ਰਹਮ ਕਾ ਅੰਤੁ ਨ ਤੇਹਿ ॥੭॥

انِک پُرِیا انِک تہ کھنّڈ -- ---- ਅਨਿਕ ਪੁਰੀਆ ਅਨਿਕ ਤਹ ਖੰਡ ॥

انِک رُوپ رنّگ برّہمنّڈ -- ---- ਅਨਿਕ ਰੂਪ ਰੰਗ ਬ੍ਰਹਮੰਡ ॥

انِک بنا انِک پھل مُول -- ---- ਅਨਿਕ ਬਨਾ ਅਨਿਕ ਫਲ ਮੂਲ ॥

آپہِ سُوکھم آپہِ استھُول --8-- ---- ਆਪਹਿ ਸੂਖਮ ਆਪਹਿ ਅਸਥੂਲ ॥੮॥

انِک جُگادِ دِنس ارُ راتِ -- ---- ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥

انِک پرلءُ انِک اُتپاتِ -- ---- ਅਨਿਕ ਪਰਲਉ ਅਨਿਕ ਉਤਪਾਤਿ ॥

انِک جیء جا کے گرِہ ماہِ -- ---- ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥

رمت رام پُورن سرب ٹھانْءِ --9-- ---- ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥

انِک مائِیا جا کی لکھی ن جاءِ -- ---- ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥

انِک کلا کھیلے ہرِ راءِ -- ---- ਅਨਿਕ ਕਲਾ ਖੇਲੈ ਹਰਿ ਰਾਇ ॥

انِک دھُنِت لِلت سنّگیت -- ---- ਅਨਿਕ ਧੁਨਿਤ ਲਲਿਤ ਸੰਗੀਤ ॥

انِک گُپت پرگٹے تہ چِیت --10--	----	ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥
سبھ تے اُوچ بھگت جا کے سنّگِ --	----	ਸਭ ਤੇ ਊਚ ਭਗਤ ਜਾ ਕੈ ਸੰਗਿ ॥
آٹھ پہر گُن گاوہِ رنّگِ --	----	ਆਠ ਪਹਰ ਗੁਨ ਗਾਵਹਿ ਰੰਗਿ ॥
انِک اناہد آنند جھُنکار --	----	ਅਨਿਕ ਅਨਾਹਦ ਆਨੰਦ ਝੁਨਕਾਰ ॥
اُیا رس کا کچھُ انّتُ ن پار --11--	----	ਉਆ ਰਸ ਕਾ ਕਛੁ ਅੰਤੁ ਨ ਪਾਰ ॥੧੧॥
ستِ پُرکھُ ستِ استھانُ --	----	ਸਤਿ ਪੁਰਖੁ ਸਤਿ ਅਸਥਾਨੁ ॥
اُوچ تے اُوچ نِرمل نِربانُ --	----	ਊਚ ਤੇ ਊਚ ਨਿਰਮਲ ਨਿਰਬਾਨੁ ॥
اپُنا کِیا جانہِ آپِ --	----	ਅਪੁਨਾ ਕੀਆ ਜਾਨਹਿ ਆਪਿ ॥
آپے گھٹِ گھٹِ رہِئو بِیاپِ --	----	ਆਪੇ ਘਟਿ ਘਟਿ ਰਹਿਓ ਬਿਆਪਿ ॥
کرِپا نِدھان نانک دئِیال --	----	ਕ੍ਰਿਪਾ ਨਿਧਾਨ ਨਾਨਕ ਦਇਆਲ ॥
جِنِ جپِیا نانک تے بھۓ نِہال --12--1--2--2--3--7--	----	ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥
سارگ چھنّت مہلا[1] 5 | محلا[1]-	----	ਸਾਰਗ ਛੰਤ ਮਹਲਾ ੫
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
سبھ دیکھِۓ انبھے کا داتا --	----	ਸਭ ਦੇਖੀਐ ਅਨਭੈ ਕਾ ਦਾਤਾ ॥
گھٹِ گھٹِ پُورن ہے الپاتا --	----	ਘਟਿ ਘਟਿ ਪੂਰਨ ਹੈ ਅਲਿਪਾਤਾ ॥
گھٹِ گھٹِ پُورنُ کرِ بِستھِیرنُ جل ترنّگ جِءُ رچنُ کِیا --	----	ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥

ہبھِ رس مانڑے بھوگ گھٹانڑے آن ن بِیا کو تھِیا --	----	ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥
ہرِ رنّگی اِک رنّگی ٹھاکرُ سنّتسنّگِ پّربھُ جاتا --	----	ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥
نانک درسِ لِینا جِءُ جل مِینا سبھ دیکھیۓَ انبھےَ کا داتا --1--	----	ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥
کئُن اُپما دےءُ کون بڈائی --	----	ਕਉਨ ਉਪਮਾ ਦੇਉ ਕਵਨ ਬਡਾਈ ॥
پُورن پُورِ رہِئو سّرب ٹھائی --	----	ਪੂਰਨ ਪੂਰਿ ਰਹਿਓ ਸ੍ਰਬ ਠਾਈ ॥
پُورن منموہن گھٹ گھٹ سوہن جب کھنّچےَ تب چھائی --	----	ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥
کِءُ ن ارادھہُ مِل کرِ سادھہُ گھری مُہتک بیلا آئی --	----	ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥
ارتھُ دربُ سبھُ جو کِچھُ دِسےَ سنّگِ ن کچھہُو جائی --	Page# [1237]	ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥
کہُ نانک ہرِ ہرِ آرادھہُ کون اُپما دےءُ کون بڈائی --2--	----	ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥
پُوچھءُ سنّت میرو ٹھاکُرُ کَیسا --	----	ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥
ہِینْءُ اراپئُں دیہُ سدیسا --	----	ਹੀਉ ਅਰਾਪਉਂ ਦੇਹੁ ਸਦੇਸਾ ॥

دیہُ سدیسا پّربھ جیءُ کیسا کہ موہن پرویسا --	----	ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥
انگ انگ سُکھدائی پُورن بّرہمائی تھان تھانتّر دیسا --	----	ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥
بنّدھن تے مُکتا گھٹِ گھٹِ جُگتا کہِ ن سکءُ ہرِ جَیسا --	----	ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥
دیکھِ چرِت نانک منُ موہِئو پُوچھےَ دِینُ میرو ٹھاکُرُ کیسا --3--	----	ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥
کرِ کرِپا اپُنے پہِ آئِیا --	----	ਕਰਿ ਕਿਰਪਾ ਅਪੁਨੇ ਪਹਿ ਆਇਆ ॥
دھنّنِ سُ رِدا جِہ چرن بسائِیا --	----	ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥
چرن بسائِیا سنّت سنگائِیا اِگیان اندھیرُ گوائِیا --	----	ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥
بھئِیا پّرگاسُ رِدےَ اُلاسُ پّربھُ لوڑِیدا پائِیا --	----	ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥
دُکھُ ناٹھا سُکھُ گھر مہِ وُوٹھا مہا انںد سہجائِیا --	----	ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥
کہُ نانک مےَ پُورا پائِیا کرِ کرِپا اپُنے پہِ آئِیا --4--1--	----	ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
سارنگ کی وار مہلا[1] 4 | محلا[1]	----	ਸਾਰੰਗ ਕੀ ਵਾਰ ਮਹਲਾ ੪

راءِ مہمے ہسنے کی دھُنِ	----	ਰਾਇ ਮਹਮੇ ਹਸਨੇ ਕੀ ਧੁਨਿ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
سلوک مہلا 2 -- | محلا-	----	ਸਲੋਕ ਮਹਲਾ ੨ ॥
گُرُ کُنّجی پاہُو نِولُ مَنُ کوٹھا تنُ چھتِ --	----	ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
نانک گُر بِنُ من کا تاکُ ن اُگھڑے اور ن کُنّجی ہتھِ --1--	----	ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
مہلا 1 -- | محلا-	----	ਮਹਲਾ ੧ ॥
ن بھیجےَ راگی نادی بیدِ --	----	ਨ ਭੀਜੈ ਰਾਗੀ ਨਾਦੀ ਬੇਦਿ ॥
ن بھیجےَ سُرتی گِیانی جوگِ --	----	ਨ ਭੀਜੈ ਸੁਰਤੀ ਗਿਆਨੀ ਜੋਗਿ ॥
ن بھیجےَ سوگی کیتےَ روجِ --	----	ਨ ਭੀਜੈ ਸੋਗੀ ਕੀਤੈ ਰੋਜਿ ॥
ن بھیجےَ رُوپیں مالیں رنّگِ --	----	ਨ ਭੀਜੈ ਰੂਪੀ ਮਾਲੀ ਰੰਗਿ ॥
ن بھیجےَ تیرتھِ بھوِئے ننّگِ --	----	ਨ ਭੀਜੈ ਤੀਰਥਿ ਭਵਿਐ ਨੰਗਿ ॥
ن بھیجےَ داتیں کیتےَ پُنّنِ --	----	ਨ ਭੀਜੈ ਦਾਤੀ ਕੀਤੈ ਪੁੰਨਿ ॥
ن بھیجےَ باہرِ بیَٹھِیا سُنّنِ --	----	ਨ ਭੀਜੈ ਬਾਹਰਿ ਬੈਠਿਆ ਸੁੰਨਿ ॥
ن بھیجےَ بھیڑِ مرہِ بھڑِ سُور --	----	ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ن بھیجےَ کیتے ہووہِ دھُوڑ --	----	ਨ ਭੀਜੈ ਕੇਤੇ ਹੋਵਹਿ ਧੂੜ ॥
لیکھا لِکھیِۓ من کےَ بھاءِ --	----	ਲੇਖਾ ਲਿਖੀਐ ਮਨ ਕੈ ਭਾਇ ॥
نانک بھیجےَ ساچےَ ناءِ --2--	----	ਨਾਨਕ ਭੀਜੈ ਸਾਚੈ ਨਾਇ ॥੨॥

مہلا[1] 1 ۔۔ | محلا[1]	----	ਮਹਲਾ ੧ ॥
نو چھِء کھٹ کا کرے بیچارُ ۔۔	----	ਨਵ ਛਿਅ ਖਟ ਕਾ ਕਰੇ ਬੀਚਾਰੁ ॥
نِس دِن اُچرے بھار اٹھار ۔۔	----	ਨਿਸਿ ਦਿਨ ਉਚਰੈ ਭਾਰ ਅਠਾਰ ॥
تِن بھی انّتُ ن پائِیا توہِ ۔۔	----	ਤਿਨਿ ਭੀ ਅੰਤੁ ਨ ਪਾਇਆ ਤੋਹਿ ॥
نام بِہُوݨ مُکتِ کِء ہوءِ ۔۔	----	ਨਾਮ ਬਿਹੂਣ ਮੁਕਤਿ ਕਿਉ ਹੋਇ ॥
نابھِ وست برہمے انّتُ ن جاݨِیا ۔۔	----	ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥
گُرمُکھِ نانک نامُ پچھاݨِیا ۔۔3۔۔	----	ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥
پئُڑی ۔۔	----	ਪਉੜੀ ॥
آپے آپِ نِرنّجنا جِن آپُ اُپائِیا ۔۔	----	ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥
آپے کھیلُ رچائِئونُ سبھُ جگتُ سبائِیا ۔۔	----	ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥
ترے گُݨ آپِ سِرجِئنُ مائِیا موہُ ودھائِیا ۔۔	----	ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥
گُر پرسادی اُبرے جِن بھاݨا بھائِیا ۔۔	----	ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥
نانک سچُ ورتدا سبھ سچِ سمائِیا ۔۔1۔۔	----	ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥
سلوک مہلا[1] 2 ۔۔ | محلا[1]	----	ਸਲੋਕ ਮਹਲਾ ੨ ॥

Page# [1238]

آپِ اُپاۓ نانکا آپے رکھےَ ویک --		ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
منّدا کِس نو آکھیۓ جاں سبھنا ساہِبُ[1] ایکُ -- | [1]صاحِبُ-	----	ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
سبھنا ساہِبُ[1] ایکُ ہے وےکھےَ دھنّدھے لاۓ -- | [1]صاحِبُ-	----	ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
کِسےَ تھوڑا کِسےَ اگلا کھالی[1] کوئی ناہِ -- | [1]خالی-	----	ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
آوہِ ننّگے جاہِ ننّگے وِچے کرہِ وِتھار --	----	ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
نانک ہُکمُ[1] ن جانیۓ اگےَ کائی کار --1-- | [1]حُکمُ-	----	ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥
مہلا[1] 1 -- | [1]محلا-	----	ਮਹਲਾ ੧ ॥
جِنسِ تھاپِ جیا کۓ بھیجےَ جِنسِ تھاپِ لےَ جاوےَ --	----	ਜਿਨਸਿ ਥਾਪਿ ਜੀਆ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥
آپے تھاپِ اُتھاپےَ آپے اتے ویس کراوےَ --	----	ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥
جیتے جیء پھِرہِ اَئدھوتی آپے بھِکھیا پاوےَ --	----	ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥

لکھےَ بولنؓ لکھےَ چلنؓ کائِتُ کیچہِ داوے --	----	ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥
مُولُ متِ پرواݨا ایہو نانکُ آکھِ سُݨاۓ --	----	ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥
کرݨی اُپرِ ہوۓ تپاوسُ جے کو کہےَ کہاۓ --2--	----	ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥
پئُڑی --	----	ਪਉੜੀ ॥
گُرمُکھِ چلتُ رچائِئونُ گُݨ پرگٹی آئِیا --	----	ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥
گُرباݨی سد اُچرے ہرِ مّنِ وسائِیا --	----	ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥
سکتِ گئی بھّرمُ کِٹیا سِو جوتِ جگائِیا --	----	ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥
جِن کےَ پوتےَ پُنّنُ ہےَ گُرُ پُرکھُ مِلائِیا --	----	ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥
نانک سہجے مِلِ رہے ہرِ نامِ سمائِیا --2--	----	ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥
سلوک مہلا[1] 2 -- | [1]محلا-	----	ਸਲੋਕ ਮਹਲਾ ੨ ॥

	ساہ چلے ونجاریا لِکھیا دیوے نالِ --	----	ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
1حکم-	لِکھے اُپرِ ہُکمُ[1] ہوءِ لئیۓ وستُ سمہالِ --	----	ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹਾਲਿ ॥
	وستُ لئی ونجارئی وکھرُ بدھا پاءِ --	----	ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
	کیئی لاہا لے چلے اِکِ چلے مُولُ گواءِ --	----	ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
	تھوڑا کنے ن منگِئو کِسُ کہیۓ ساباسِ --	----	ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
	ندرِ تِنا کءُ نانکا جِ سابتُ لاۓ راسِ --1--	----	ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥
1محلا-	مہلا[1] 1 --	----	ਮਹਲਾ ੧ ॥
	جُڑِ جُڑِ وِچھُڑے وِچھُڑِ جُڑے --	----	ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
	جیوِ جیوِ مُۓ مُۓ جیوے --	----	ਜੀਵਿ ਜੀਵਿ ਮੁਏ ਮੁਏ ਜੀਵੇ ॥
	کیتیا کے باپ کیتیا کے بیٹے کیتے گُر چیلے ہوۓ --	----	ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
1ذاتی-	آگےَ پاچھےَ گنٹت ن آوےَ کیا جاتی[1] کیا ہُنِ ہوۓ --	----	ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥

سبھُ کرݨا کِرتُ کرِ لِکھیِئَ کرِ کرِ کرتا کرے کرے --	----	ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
منمُکھِ مرِیئَ گُرمُکھِ ترِیئَ نانکُ ندری ندرِ کرے --2--	----	ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥
پئُڑی --	----	ਪਉੜੀ ॥
منمُکھِ دُوجا بھرمُ ہےَ دُوجےَ لوبھائِیا --	----	ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥
کُوڑُ کپٹُ کماودے کُوڑو آلائِیا --	----	ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥
پُتّر کلتّرُ موہُ ہیتُ ہےَ سبھُ دُکھُ سبائِیا --	----	ਪੁਤ੍ਰ ਕਲਤ੍ਰ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥
جم درِ بدھے مارِیئہِ بھرمہِ بھرمائِیا --	----	ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥
منمُکھِ جنمُ گوائِیا نانکُ ہرِ بھائِیا --3--	----	ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥
سلوکُ مہلا[1] 2 -- | [1]محلا-	----	ਸਲੋਕ ਮਹਲਾ ੨ ॥
جِن وڈِیائی تیرے نام کی تے رتے من ماہِ --	----	ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥	----	نانک انمّرِتُ ایکُ ہے دُوجا انمّرِتُ ناہِ --
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥	----	نانک انمّرِتُ منےَ ماہِ پائیۓ گُر پرسادِ --
ਤਿਨ੍ਹੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ ॥੧॥	----	تِنّہی پیِتا رنّگ سِءُ جِنّہ کءُ لِکھِیا آدِ --1--
ਮਹਲਾ ੨ ॥	----	مہلا[1] 2 -- | محلا[1]-
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥	Page# [1239]	کیِتا کِیا سالاہیۓ[1] کرے سوءِ سالاہِ[2] -- | سالاحیۓ[1]- سالاحِ[2]-
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥	----	نانک ایکی باہرا دُوجا داتا ناہِ --
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥	----	کرتا سو سالاہیۓ[1] جِن کیِتا آکارُ -- | سالاحیۓ[1]-
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥	----	داتا سو سالاہیۓ[1] جِ سبھسےَ دے آدھارُ -- | سالاحیۓ[1]-
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥	----	نانک آپِ سدیِو ہے پُورا جِسُ بھنّڈارُ --
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥	----	وڈا کرِ سالاہیۓ[1] انّتُ ن پاراوارُ --2-- | سالاحیۓ[1]-

پئُڑی --	----	ਪਉੜੀ ॥
ہرِ کا نامُ نِدھانُ ہےَ سیوِۓَ سُکھُ پائی --	----	ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥
نامُ نِرنّجنُ اُچراں پتِ سِءُ گھرِ جائْئی --	----	ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥
گُرمُکھِ باݨی نامُ ہےَ نامُ رِدےَ وسائی --	----	ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
متِ پنّکھیرُو وسِ ہوءِ ستِگُرُو دھِیائِیں --	----	ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥
نانک آپِ دئِیالُ ہوءِ نامے لِو لائی --4--	----	ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥
سلوک مہلا[1] 2 -- | [1]محلا-	----	ਸਲੋਕ ਮਹਲਾ ੨ ॥
تِسُ سِءُ کیسا بولݨا جِ آپے جاݨےَ جاݨُ --	----	ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
چِیری جا کی نا پھِرےَ ساہِبُ[1] سو پرواݨُ -- | [1]صاحِبُ-	----	ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
چِیری جِس کی چلݨا مِیر ملک سلار --	----	ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥

جو تِس بھاوے نانکا
سائی بھلی کار ۔۔

ਜੋ ਤਿਸੁ ਭਾਵੈ ਨਾਨਕਾ
ਸਾਈ ਭਲੀ ਕਾਰ ॥

جِنّہا چیری چلنٹا
ہتھِ تِنّہا کِچھُ ناہی ۔۔

ਜਿਨ੍ਹਾ ਚੀਰੀ ਚਲਣਾ
ਹਥਿ ਤਿਨ੍ਹਾ ਕਿਛੁ ਨਾਹੀ ॥

ساہِب[1] کا پھُرمانُ[2] ہوءِ
اُٹھی کرلے پاہِ ۔۔ | [1]صاحب۔ [2]فُرمانُ۔

ਸਾਹਿਬ ਕਾ ਫੁਰਮਾਣੁ ਹੋਇ
ਉਠੀ ਕਰਲੈ ਪਾਹਿ ॥

جیہا چیری لِکھیا
تیہا ہُکمُ[1] کماہِ ۔۔ | [1]حُکمُ۔

ਜੇਹਾ ਚੀਰੀ ਲਿਖਿਆ
ਤੇਹਾ ਹੁਕਮੁ ਕਮਾਹਿ ॥

گھلے آوہِ نانکا
سدے[1] اُٹھی جاہِ ۔۔1۔۔ | [1]صدے۔

ਘਲੇ ਆਵਹਿ ਨਾਨਕਾ
ਸਦੇ ਉਠੀ ਜਾਹਿ ॥੧॥

مہلا[1] 2 ۔۔ | [1]محلا۔

ਮਹਲਾ ੨ ॥

سِپھتِ[1] جِنا کءُ بکھسیۓ[2]
سیئی پوتیدار ۔۔ | [1]صِفتِ۔ [2]بخشیۓ۔

ਸਿਫਤਿ ਜਿਨਾ ਕਉ ਬਖਸੀਐ
ਸੇਈ ਪੋਤੇਦਾਰ ॥

کُنّجی جِن کءُ دِتیا
تِنّہا ملے بھنڈار ۔۔

ਕੁੰਜੀ ਜਿਨ ਕਉ ਦਿਤੀਆ
ਤਿਨ੍ਹਾ ਮਿਲੇ ਭੰਡਾਰ ॥

جہ بھنڈاری ہُو گُنٹ نِکلِہِ
تے کیئہِ پروانُ ۔۔

ਜਹ ਭੰਡਾਰੀ ਹੂ ਗੁਣ ਨਿਕਲਹਿ
ਤੇ ਕੀਅਹਿ ਪਰਵਾਣੁ ॥

ندرِ تِنّہا کءُ نانکا
نامُ جِنّہا نِیسانُ[1] ۔۔2۔۔ | [1]نِیشانُ۔

ਨਦਰਿ ਤਿਨ੍ਹਾ ਕਉ ਨਾਨਕਾ
ਨਾਮੁ ਜਿਨ੍ਹਾ ਨੀਸਾਣੁ ॥੨॥

پئُڑی --	----	ਪਉੜੀ ॥
نامُ نِرنّجنُ نِرملا سُنِئےَ سُکھُ ہوئی --	----	ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥
سُنِ سُنِ منّنِ وسائیِئےَ بُوجھےَ جنُ کوئی --	----	ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥
بہدِیا اُٹھدِیا ن وِسرے ساچا سچُ سوئی --	----	ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥
بھگتا کءُ نام ادھارُ ہےَ نامے سُکھُ ہوئی --	----	ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥
نانک منِ تنِ روِ رہِیا گُرمُکھِ ہرِ سوئی --5--	----	ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥
سلوک مہلا[1] 1 -- | محلا[1]	----	ਸਲੋਕ ਮਹਲਾ ੧ ॥
نانک تُلیِئہِ تول جے جیءُ پِچھےَ پائیِئےَ --	----	ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥
اِکسُ ن پُجہِ بول جے پُورے پُورا کرِ ملےَ --	----	ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥
وڈا آکھنُ بھارا تولُ --	----	ਵਡਾ ਆਖਣੁ ਭਾਰਾ ਤੋਲੁ ॥
ہور ہئُلی متی ہئُلے بول --	----	ਹੋਰ ਹਉਲੀ ਮਤੀ ਹਉਲੇ ਬੋਲ ॥
دھرتی پانٹی پربت بھارُ --	----	ਧਰਤੀ ਪਾਣੀ ਪਰਬਤ ਭਾਰੁ ॥

کِءُ کنّڈے تولے سُنیارُ --	----	ਕਿਉ ਕੰਡੈ ਤੋਲੈ ਸੁਨਿਆਰੁ ॥
تولا ماسا[1] رتک پاءِ -- | [1]ماشا-	----	ਤੋਲਾ ਮਾਸਾ ਰਤਕ ਪਾਇ ॥
نانک پُچھیا دےءِ پجُاءِ --	----	ਨਾਨਕ ਪੁਛਿਆ ਦੇਇ ਪੁਜਾਇ ॥
مُورکھ اندھیا اندھی دھاتُ --	----	ਮੂਰਖ ਅੰਧਿਆ ਅੰਧੀ ਧਾਤੁ ॥
کہِ کہِ کہنڑ کہائِن آپُ --1--	----	ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥
مہلا[1] 1 -- | [1]محلا-	----	ਮਹਲਾ ੧ ॥
آکھنڑِ اَئکھا سُننڑِ اَئکھا آکھِ ن جاپی آکھِ --	----	ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
اِکِ آکھِ آکھِ سبدُ بھاکھِ اردھ اُردھ دِنُ راتِ --	----	ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
جے کہُ ہوءِ ت کہُ دِسےَ جاپےَ رُوپُ ن جاتِ[1] -- | [1]ذاتِ-	----	ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥
سبھِ کارنڑ کرتا کرے گھٹ اَئگھٹ گھٹ تھاپِ --	----	ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥
آکھنڑِ اَئکھا نانکا آکھِ ن جاپےَ آکھِ --2--	----	ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥
پئُڑی --	Page# [1240]	ਪਉੜੀ ॥
ناءِ سُنئےَ منُ رہسیئےَ نامے سانتِ آئی --	----	ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥

ناءِ سُݨِئےَ مَنُ تّرِپتیئےَ سبھ دُکھ گوائی ـ ـ	----	ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥
ناءِ سُݨِئےَ ناءُ اُوپجےَ نامے وڈِیائی ـ ـ	----	ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥
نامے ہی سبھ جاتِ[1] پتِ نامے گتِ پائی ـ ـ | [1]زاتِ ـ	----	ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥
گُرمُکھِ نامُ دھِیائیئےَ نانک لِو لائی ـ ـ6ـ ـ	----	ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥
سلوک مہلا[1] 1 ـ ـ | [1]محلا ـ	----	ਸਲੋਕ ਮਹਲਾ ੧ ॥
جُوٹھِ ن راگیں جُوٹھِ ن ویدِیں ـ ـ	----	ਜੂਠਿ ਨ ਰਾਗੀ ਜੂਠਿ ਨ ਵੇਦੀ ॥
جُوٹھِ ن چنّد سُورج کی بھیدی ـ ـ	----	ਜੂਠਿ ਨ ਚੰਦ ਸੂਰਜ ਕੀ ਭੇਦੀ ॥
جُوٹھِ ن انّنی جُوٹھِ ن نائی ـ ـ	----	ਜੂਠਿ ਨ ਅੰਨੀ ਜੂਠਿ ਨ ਨਾਈ ॥
جُوٹھِ ن مِیہُ ورّہِئےَ سبھ تھائی ـ ـ	----	ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
جُوٹھِ ن دھرتی جُوٹھِ ن پاݨی ـ ـ	----	ਜੂਠਿ ਨ ਧਰਤੀ ਜੂਠਿ ਨ ਪਾਣੀ ॥
جُوٹھِ ن پئُݨےَ ماہِ سماݨی ـ ـ	----	ਜੂਠਿ ਨ ਪਉਣੈ ਮਾਹਿ ਸਮਾਣੀ ॥
نانک نِگُرِیا گُݨُ ناہی کوءِ ـ ـ	----	ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥
مُہِ پھیرِئےَ مُہُ جُوٹھا ہوءِ ـ ـ1ـ ـ	----	ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥
مہلا[1] 1 ـ ـ | [1]محلا ـ	----	ਮਹਲਾ ੧ ॥

نانک چُلِیا سُچِیا
جے بھرِ جانڑٔے کوءِ --

ਨਾਨਕ ਚੁਲੀਆ ਸੁਚੀਆ
ਜੇ ਭਰਿ ਜਾਣੈ ਕੋਇ ॥

سُرتے چُلی گِیان کی
جوگی کا جت ہوءِ --

ਸੁਰਤੇ ਚੁਲੀ ਗਿਆਨ ਕੀ
ਜੋਗੀ ਕਾ ਜਤੁ ਹੋਇ ॥

بّرہمنڑ چُلی سنّتوکھ کی
گِرہی کا ستُ دانُ --

ਬ੍ਰਹਮਣ ਚੁਲੀ ਸੰਤੋਖ ਕੀ
ਗਿਰਹੀ ਕਾ ਸਤੁ ਦਾਨੁ ॥

راجے چُلی نِیاو کی
پڑِیا سچّ دھِیانُ --

ਰਾਜੇ ਚੁਲੀ ਨਿਆਵ ਕੀ
ਪੜਿਆ ਸਚੁ ਧਿਆਨੁ ॥

پانڑی چِتُ ن دھوپئی
مُکھِ پیتۓ تِکھ جاءِ --

ਪਾਣੀ ਚਿਤੁ ਨ ਧੋਪਈ
ਮੁਖਿ ਪੀਤੈ ਤਿਖ ਜਾਇ ॥

پانڑی پِتا جگت کا
پھِرِ پانڑی سبھ کھاءِ --2--

ਪਾਣੀ ਪਿਤਾ ਜਗਤ ਕਾ
ਫਿਰਿ ਪਾਣੀ ਸਭੁ ਖਾਇ ॥੨॥

پئُڑی --

ਪਉੜੀ ॥

ناءِ سُنِئۓ سبھ سِدھِ ہےَ
رِدھِ پِچھےَ آوےَ --

ਨਾਇ ਸੁਣਿਐ ਸਭ ਸਿਧਿ ਹੈ
ਰਿਧਿ ਪਿਛੈ ਆਵੈ ॥

ناءِ سُنِئۓ ن ءُ نِدھِ ملےَ
من چِنّدِیا پاوےَ --

ਨਾਇ ਸੁਣਿਐ ਨਉ ਨਿਧਿ ਮਿਲੈ
ਮਨ ਚਿੰਦਿਆ ਪਾਵੈ ॥

ناءِ سُنِئۓ سنّتوکھُ ہوءِ
کولا چرن دھِیاوےَ --

ਨਾਇ ਸੁਣਿਐ ਸੰਤੋਖੁ ਹੋਇ
ਕਵਲਾ ਚਰਨ ਧਿਆਵੈ ॥

ناءِ سُنِئےَ سہج اُوپجے سہجے سُکھ پاوے --	----	ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
گُرمتی ناءُ پائیئےَ نانک گُنْ گاوے --7--	----	ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
سلوک مہلا[1] 1 -- | محلا[1]-	----	ਸਲੋਕ ਮਹਲਾ ੧ ॥
دُکھ وِچ جنّمنْ دُکھِ مرنْ دُکھِ ورتنْ سنّسارِ --	----	ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥
دُکھُ دُکھُ اگےَ آکھیئےَ پڑِہ پڑِہ کرہِ پُکار --	----	ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ॥
دُکھ کییا پنّڈا کھُلّھِیا سُکھُ ن نِکلِئو کوءِ --	----	ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ ॥
دُکھ وِچ جیءُ جلائِیا دُکھِیا چلِیا روءِ --	----	ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥
نانک سِپھتی[1] رتِیا منُ تنُ ہرِیا ہوءِ -- | صِفتی[1]-	----	ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥
دُکھ کییا اگی مارِیئہِ بھی دُکھُ دارُو ہوءِ --1--	----	ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥
مہلا[1] 1 -- | محلا[1]-	----	ਮਹਲਾ ੧ ॥

نانک دُنیا بھسُ رنگُ
بھسو ہُو بھسُ کھیہ --

ਨਾਨਕ ਦੁਨੀਆ ਭਸੁ ਰੰਗੁ
ਭਸੂ ਹੂ ਭਸੁ ਖੇਹ ॥

بھسو بھسُ کماونْی
بھی بھسُ بھرِیئے دیہ --

ਭਸੋ ਭਸੁ ਕਮਾਵਣੀ
ਭੀ ਭਸੁ ਭਰੀਐ ਦੇਹ ॥

جا جیءُ وِچہُ کڈھییٔ
بھسو بھرِیا جاءِ --

ਜਾ ਜੀਉ ਵਿਚਹੁ ਕਢੀਐ
ਭਸੂ ਭਰਿਆ ਜਾਇ ॥

اگےَ لیکھےَ منّگیٔے
ہور دسُونْی پاءِ --2--

ਅਗੈ ਲੇਖੈ ਮੰਗਿਐ
ਹੋਰ ਦਸੂਣੀ ਪਾਇ ॥੨॥

پئُڑی --

ਪਉੜੀ ॥

ناءِ سُنِٔئے سُچِ سنّجمو
جمُ نیڑِن آوے --

ਨਾਇ ਸੁਣਿਐ ਸੁਚਿ ਸੰਜਮੋ
ਜਮੁ ਨੇੜਿ ਨ ਆਵੈ ॥

ناءِ سُنِٔئے گھٹِ چانْنا
آنّھیرُ گواوے --

ਨਾਇ ਸੁਣਿਐ ਘਟਿ ਚਾਨਣਾ
ਆਨ੍ਹੇਰੁ ਗਵਾਵੈ ॥

ناءِ سُنِٔئے آپُ بُجھیٔے
لاہا ناءُ پاوے --

ਨਾਇ ਸੁਣਿਐ ਆਪੁ ਬੁਝੀਐ
ਲਾਹਾ ਨਾਉ ਪਾਵੈ ॥

ناءِ سُنِٔئے پاپ کٹیٔہِ
نِرمل سچُ پاوے --

ਨਾਇ ਸੁਣਿਐ ਪਾਪ ਕਟੀਅਹਿ
ਨਿਰਮਲ ਸਚੁ ਪਾਵੈ ॥

نانک ناءِ سُنِٔئے مُکھ اُجلے
ناءُ گُرمُکھِ دھیاوے --8--

ਨਾਨਕ ਨਾਇ ਸੁਣਿਐ ਮੁਖ ਉਜਲੇ
ਨਾਉ ਗੁਰਮੁਖਿ ਧਿਆਵੈ ॥੮॥

سلوک مہلا[1] 1 ــ ــ | [1]محلا۔	----	ਸਲੋਕ ਮਹਲਾ ੧ ॥
گھرِ نارائِݨُ سبھا نالِ ــ ــ	----	ਘਰਿ ਨਾਰਾਇਣੁ ਸਭਾ ਨਾਲਿ ॥
پُوج کرے رکھےَ ناوالِ ــ ــ	----	ਪੂਜ ਕਰੇ ਰਖੈ ਨਾਵਾਲਿ ॥
کُنّگو چنّنُ پھُل چڑھائے ــ ــ	----	ਕੁੰਗੂ ਚੰਨਣੁ ਫੁਲ ਚੜਾਏ ॥
پَیری پےَ پےَ بہُتُ منائے ــ ــ	Page# [1241]	ਪੈਰੀ ਪੈ ਪੈ ਬਹੁਤੁ ਮਨਾਏ ॥
ماݨُویا منّگِ منّگِ پَنّھےَ کھاءِ ــ ــ	----	ਮਾਣੂਆ ਮੰਗਿ ਮੰਗਿ ਪੈਨ੍ਹੈ ਖਾਇ ॥
انّدھی کنّمی انّدھ سجاءِ[1] ــ ــ | [1]سزاءِ۔	----	ਅੰਧੀ ਕੰਮੀ ਅੰਧ ਸਜਾਇ ॥
بھُکھِیا دےءِ ن مرِدیا رکھےَ ــ ــ	----	ਭੁਖਿਆ ਦੇਇ ਨ ਮਰਦਿਆ ਰਖੈ ॥
انّدھا جھگڑا انّدھی ستھےَ ــ ــ 1 ــ ــ	----	ਅੰਧਾ ਝਗੜਾ ਅੰਧੀ ਸਥੈ ॥੧॥
مہلا[1] 1 ــ ــ | [1]محلا۔	----	ਮਹਲਾ ੧ ॥
سبھے سُرتی جوگ سبھِ سبھے بید پُراݨ ــ ــ	----	ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
سبھے کرݨے تپ سبھِ سبھے گِیت گِیان ــ ــ	----	ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
سبھے بُدھی سُدھِ سبھِ سبھِ تِیرتھ سبھِ تھان ــ ــ	----	ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥
سبھِ پاتِساہِیا[1] امر سبھِ سبھِ کھُسِیا سبھِ کھان[2] ــ ــ | [1]پاتِشاہِیا۔ [2]خان۔	----	ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥

سبھے مانٔس دیو سبھِ سبھے جوگ دھیان --	ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
سبھے پُرییا کھنڈ سبھِ سبھے جی ء جہان --	ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
ہُکمِ[1] چلاۓ آپنٔے کرمی وہےَ کلام[2] -- | [1]حکمِ- [2]قلام-	ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
نانک سچا سچِ ناءِ سچُ سبھا دِیبانُ --2--	ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਣੁ ॥੨॥
پئُڑی --	ਪਉੜੀ ॥
ناءِ مٔنِۓ سُکھُ اُپجےَ نامے گتِ ہوئی --	ਨਾਇ ਮੰਨਿਐ ਸੁਖੁ ਉਪਜੈ ਨਾਮੇ ਗਤਿ ਹੋਈ ॥
ناءِ مٔنِۓ پت پائیۓ ہردےَ ہرِ سوئی --	ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
ناءِ مٔنِۓ بھوجلُ لنگھیۓ پھرِ بِگھنُ ن ہوئی --	ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
ناءِ مٔنِۓ پنتھُ پرگٹا نامے سبھ لوئی --	ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
نانک ستگُرِ ملِۓ ناءُ منّیۓ جِن دیوے سوئی --9--	ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥

سلوک م: 1 --	----	ਸਲੋਕ ਮਃ ੧ ॥
پُرِییا کھنّڈا سِر کرے اِک پیَرِ دھِیاۓ --	----	ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
پئُنڑُ مارِ منِ جپُ کرے سِرُ مُنّڈی تلےَ دےءِ --	----	ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
کِسُ اُپرِ اوہُ ٹِک ٹکےَ کِس نو جورُ[1] کرےءِ -- | [1]زورُ-	----	ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
کِس نو کہِیۓَ نانکا کِس نو کرتا دےءِ --	----	ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
ہُکمِ[1] رہاۓ آپنڑےَ مُورکھُ آپُ گنڑےءِ --1-- | [1]حُکمِ-	----	ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
م: 1 --	----	ਮਃ ੧ ॥
ہےَ ہےَ آکھاں کوٹِ کوٹِ کوٹی ہُو کوٹِ کوٹِ --	----	ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੁ ਕੋਟਿ ਕੋਟਿ ॥
آکھُوں آکھاں سدا سدا کہنڑِ ن آوےَ توٹِ --	----	ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
ناہءُ تھکاں ن ٹھاکِیا ایوڈ رکھہِ جوتِ --	----	ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥

نانکُ چسِئہُ چُکھ بِنّد اُپرِ آکھنُ دوسُ ۔۔2۔۔	----	ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥
پئُڑی ۔۔	----	ਪਉੜੀ ॥
ناءِ منّنِۓَ کُلُ اُدھرےَ سبھُ کُٹنّبُ سبائِیا ۔۔	----	ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥
ناءِ منّنِۓَ سنّگتِ اُدھرےَ جِن رِدےَ وسائِیا ۔۔	----	ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥
ناءِ منّنِۓَ سُنڑِ اُدھرے جِن رسن رسائِیا ۔۔	----	ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥
ناءِ منّنِۓَ دُکھ بھُکھ گئی جِن نامِ چِتُ لائِیا ۔۔	----	ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥
نانکُ نامُ تِنی سالاہِیا[1] جِن گُرُو مِلائِیا ۔۔10۔۔ | [1]سالاحِیا۔	----	ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੁ ਮਿਲਾਇਆ ॥੧੦॥
سلوکُ م: 1 ۔۔	----	ਸਲੋਕ ਮਃ ੧ ॥
سبھے راتی سبھِ دِہ سبھِ تھِتی سبھِ وار ۔۔	----	ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥
سبھے رُتی ماہ سبھِ سبھِ دھرتِیں سبھِ بھار ۔۔	----	ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥

سبھے پانی پئُݨ سبھِ سبھِ اگنی پاتال --	----	ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥
سبھے پُرییا کھنّڈ سبھِ سبھِ لوء لوء آکار --	----	ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥
ہُکمُ[1] ن جاپی کیتڑا کہِ ن سکیجے کار -- | [1]حُکم-	----	ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥
آکھِ تھکِہ آکھِ آکھِ کرِ سِپھتیں[1] وِیچار -- | [1]صِفتیں-	----	ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥
ترِݨُ ن پائِئو بپُڑی نانکُ کہے گوار --1--	----	ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
م: 1 --	----	ਮः ੧ ॥
اکھیں پرݨے جے پھراں دیکھاں سبھُ آکارُ --	----	ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥
پُچھا گیانی پنّڈِتاں پُچھا بید بیچار --	----	ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥
پُچھا دیواں مانساں جودھ کرہِ اوتار --	----	ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥
سِدھ سمادھی سبھِ سُݨی جاءِ دیکھاں دربارُ --	Page# [1242]	ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥

اگے سچا سچِ ناءِ نِربھءُ بھَے وِنُ سارُ --	----	ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥
ہور کچی متی کچُ پچُ اندھِیا اندھُ بیچارُ --	----	ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥
نانک کرمی بنّدگی ندرِ لنگھاۓ پارِ --2--	----	ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥
پئُڑی --	----	ਪਉੜੀ ॥
ناءِ منّنۓ دُرمتِ گئی متِ پرگٹی آئیا --	----	ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
ناءُ منّنۓ ہئُمے گئی سبھِ روگ گوائیا --	----	ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥
ناءِ منّنۓ نامُ اُوجے سہجے سُکھُ پائیا --	----	ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥
ناءِ منّنۓ سانْتِ اُپجے ہرِ منّنِ وسائیا --	----	ਨਾਇ ਮੰਨਿਐ ਸਾਂਤਿ ਉਪਜੈ ਹਰਿ ਮੰਨਿ ਵਸਾਇਆ ॥
نانک نامُ رتنّنُ ہے گُرمُکھِ ہرِ دھیائیا --11--	----	ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥
سلوک م: 1 --	----	ਸਲੋਕ ਮਃ ੧ ॥

ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥	ہورُ سرِیکُ[1] ہووےَ کوئی تیرا تِسُ اگےَ تُدھُ آکھاں ـ ـ | [1]شرِیکُ۔
ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥	تُدھُ اگےَ تُدھےَ سالاہی[1] مےَ انّدھے ناءُ سُجاکھا ـ ـ | [1]سالاحی۔
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥	جیتا آکھݨُ ساہی سبدی بھاکھِیا بھاءِ سُبھائی ـ ـ
ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥	نانک بہُتا ایہو آکھݨُ سبھ تیری وڈِیائی ـ ـ1ـ ـ
ਮਃ ੧ ॥	م: 1 ـ ـ
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥	جاں ن سِیا کِیا چاکری جاں جنّمے کِیا کار ـ ـ
ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥	سبھِ کارݨ کرتا کرے دیکھےَ وارو وار ـ ـ
ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥	جے چُپےَ جے منّگِۓَ داتِ کرے داتارُ ـ ـ
ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥	اِکُ داتا سبھِ منّگتے پھِرِ دیکھِ آکارُ ـ ـ
ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥	نانک ایوےَ جاݨیۓَ جِیوےَ دیوݨہارُ ـ ـ2ـ ـ

پئُڑی --	----	ਪਉੜੀ ॥
ناءِ مَنِّنۓ سُرتِ اُپجے نامے مت ہوئی --	----	ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ॥
ناءِ مَنِّنۓ گُݨ اُچرے نامے سُکھ سوئی --	----	ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥
ناءِ مَنِّنۓ بھّرم کٹیۓ پھِر دُکھ ن ہوئی --	----	ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥
ناءِ مَنِّنۓ سالاہیۓ[1] پاپاں مت دھوئی -- | [1]سالاحیۓ	----	ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥
نانک پُورے گُر تے ناءُ مَنّنیۓ جِن دیوے سوئی --12--	----	ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥
سلوک م: 1 --	----	ਸਲੋਕ ਮਃ ੧ ॥
ساستّر بید پُراݨ پڑھّنتا --	----	ਸਾਸਤ੍ਰ ਬੇਦ ਪੁਰਾਣ ਪੜ੍ਹੰਤਾ ॥
پُوکارنّتا اجاݨنّتا --	----	ਪੂਕਾਰੰਤਾ ਅਜਾਣੰਤਾ ॥
جاں بُجھے تاں سُجھے سوئی --	----	ਜਾਂ ਬੂਝੈ ਤਾਂ ਸੂਝੈ ਸੋਈ ॥
نانک آکھے کُوک ن ہوئی --1--	----	ਨਾਨਕੁ ਆਖੈ ਕੂਕ ਨ ਹੋਈ ॥੧॥
م: 1 --	----	ਮਃ ੧ ॥
جاں ہءُ تیرا تاں سبھ کِچھ میرا ہءُ ناہی تُو ہووہِ --	----	ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥

آپے سکتا آپے سُرتا سکتی جگتُ پرووہِ --	----	ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥
آپے بھیجے آپے سدے[1] رچنا رچِ رچِ ویکھے -- | [1]صدے-	----	ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥
نانک سچا سچی نانْئی سچُ پوے دھُرِ لیکھے --2--	----	ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥
پئُڑی --	----	ਪਉੜੀ ॥
نامُ نِرنّجن الکھُ ہے کِءُ لکھیا جائی --	----	ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥
نامُ نِرنّجن نالِ ہے کِءُ پائیۓ بھائی --	----	ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥
نامُ نِرنّجن ورتدا رویا سبھ ٹھانْئی --	----	ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥
گُر پُورے تے پائیۓ ہِردے دےءِ دِکھائی --	----	ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥
نانک ندری کرمُ ہوءِ گُر ملیۓ بھائی --13--	----	ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥
سلوک م: 1 --	----	ਸਲੋਕ ਮਃ ੧ ॥

کلِ ہوئی کُتے مُہی کھاجُ ہویا مُردارُ ـــ	----	ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥
کوُڑُ بولِ بولِ بھئُکنٹا چوُکا دھرمُ بیچارُ ـــ	----	ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥
جِن جیونّدِیا پتِ نہی مُئِیا منّدی سوءِ ـــ	----	ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥
لِکھِیا ہووےَ نانکا کرتا کرے سُ ہوءِ ـــ1ـــ	----	ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥
م: 1 ـــ	Page# [1243]	ਮਃ ੧ ॥
رنّنا ہوئِیا بودِھیا پُرس ہوئے سئِیاد[1] ـــ | [1]صئِیاد۔	----	ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
سِیلُ سنّجمُ سُچ بھنّنی کھاٹا کھاجُ اہاجُ ـــ	----	ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
سرمُ گئِیا گھرِ آپنٹےَ پتِ اُٹھِ چلی نالِ ـــ	----	ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥
نانکُ سچا ایکُ ہےَ ائُرُ ن سچا بھالِ ـــ2ـــ	----	ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥
پئُڑی ـــ	----	ਪਉੜੀ ॥

باہرِ بھسم لیپن کرے انّترِ گُباری[1] -- | [1]غُباری-	----	ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥
کھِنّتھا جھولی بہُ بھیکھ کرے دُرمتِ اہنّکاری --	----	ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥
ساہِب[1] سبدُ ن اُوچرَے ماِئیا موہ پساری -- | [1]صاحِب-	----	ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥
انّترِ لالچُ بھرمُ ہے بھرمےَ گاواری --	----	ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥
نانک نامُ ن چیتئی جُوۓَ باجی[1] ہاری --14-- | [1]بازی-	----	ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥
سلوک م: 1 --	----	ਸਲੋਕ ਮਃ ੧ ॥
لکھ سِءُ پرِّیتِ ہووےَ لکھ جِیوݨُ کِیا کھُسِیا کِیا چاءُ --	----	ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥
وِچھُڑِیا وِسُ ہوءِ وِچھوڑا ایک گھڑی مہِ جاءِ --	----	ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥
جے سءُ ورِّہِیا مِٹھا کھاجےَ بھی پھِرِ کئُڑا کھاءِ --	----	ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥
مِٹھا کھادھا چِتِ ن آوےَ کئُڑتݨُ دھاءِ جاءِ --	----	ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥

مِٹھا کَڑا دووے روگ --	----	ਮਿਠਾ ਕਉੜਾ ਦੋਵੈ ਰੋਗ ॥
نانک انّتِ وِگُتے بھوگ --	----	ਨਾਨਕ ਅੰਤਿ ਵਿਗੁਤੇ ਭੋਗ ॥
جھکھِ جھکھِ جھکھنا جھگڑا جھاکھ --	----	ਝਖਿ ਝਖਿ ਝਖਣਾ ਝਗੜਾ ਝਾਖ ॥
جھکھِ جھکھِ جاہِ جھکھِ تِنہ پاسِ --1--	----	ਝਖਿ ਝਖਿ ਜਾਹਿ ਝਖਹਿ ਤਿਨ੍ ਪਾਸਿ ॥੧॥
م: 1 --	----	ਮः ੧ ॥
کاپڑُ کاٹھُ رنّگائیا رانْگِ --	----	ਕਾਪੜੁ ਕਾਠੁ ਰੰਗਾਇਆ ਰਾਂਗਿ ॥
گھر گچ کیتے باگے باگ --	----	ਘਰ ਗਚ ਕੀਤੇ ਬਾਗੇ ਬਾਗ ॥
ساد سہج کرِ منُ کھیلائیا --	----	ਸਾਦ ਸਹਜ ਕਰਿ ਮਨੁ ਖੇਲਾਇਆ ॥
تےَ سہ پاسہُ کہنْ کہائیا --	----	ਤੈ ਸਹ ਪਾਸਹੁ ਕਹਣੁ ਕਹਾਇਆ ॥
مِٹھا کرِ کےَ کَڑا کھائیا --	----	ਮਿਠਾ ਕਰਿ ਕੈ ਕਉੜਾ ਖਾਇਆ ॥
تِنِ کَڑے تنِ روگُ جمائِیا --	----	ਤਿਨਿ ਕਉੜੈ ਤਨਿ ਰੋਗੁ ਜਮਾਇਆ ॥
جے پھِرِ مِٹھا پیڑے پاءِ --	----	ਜੇ ਫਿਰਿ ਮਿਠਾ ਪੇੜੈ ਪਾਇ ॥
تءُ کَڑتنْ چُوکسِ ماءِ --	----	ਤਉ ਕਉੜਤਣੁ ਚੂਕਸਿ ਮਾਇ ॥
نانک گُرمُکھِ پاوے سوءِ --	----	ਨਾਨਕ ਗੁਰਮੁਖਿ ਪਾਵੈ ਸੋਇ ॥
جِس نو پرّاپتِ لِکھِیا ہوءِ --2--	----	ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥
پئُڑی --	----	ਪਉੜੀ ॥
جِن کےَ ہِردے مَیلُ کپٹُ ہےَ باہرُ دھووائِیا --	----	ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥

کُوڑ کپٹ کماودے کُوڑ پرگٹی آئیا --	----	ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥
اندر ہوءِ سُ نِکلےَ نہ چھپےَ چھپائیا --	----	ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥
کُوڑے لالچِ لگیا پھِرِ جُونی پائیا --	----	ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥
نانک جو بیجےَ سو کھاونا کرتےَ لِکھِ پائیا --15--	----	ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥
سلوک م: 2 --	----	ਸਲੋਕ ਮਃ ੨ ॥
کتھا کہانی بیدیں آنی پاپُ پُنّنُ بیچارُ --	----	ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥
دے دے لَیتا لے لے دیتا نرکِ سُرگِ اوتار --	----	ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
اُتم مدھم جاتیں جنسی بھرمِ بھوےَ سنّسارُ --	----	ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
انمّرت بانی تتُ وکھانی گیان دھیان وِچ آئی --	----	ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
گُرمُکھِ آکھی گُرمُکھِ جاتی سُرتیں کرمِ دھیائی --	----	ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥

ہُکمُ[1] ساجِ ہُکمے[2] وِچِ رکھےَ ہُکمے[3] انّدرِ وکھےَ -- | [1]حُکمُ- [2]حُکمے- [3]حُکمے-	----	ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
نانک اگہُ ہئُمےَ تُٹےَ تاں کو لِکھیِئےَ لیکھےَ --1--	----	ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥
م: 1 --	----	ਮਃ ੧ ॥
بیدُ پُکارے پُنّنُ پاپُ سُرگ نرک کا بیِءُ --	----	ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥
جو بیجےَ سو اُگوے کھانْدا جاݨےَ جیِءُ --	----	ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥
گِیانُ سلاہے وڈا کرِ سچو سچا ناءُ --	----	ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥
سچُ بیجےَ سچُ اُگوے درگہ پائیِئےَ تھاءُ --	----	ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥
بیدُ وپاری گِیانُ راسِ کرمی ملےَ ہوءِ --	----	ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
نانک راسی باہرا لدِ ن چلِیا کوءِ --2--	Page# [1244]	ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
پئُڑی --	----	ਪਉੜੀ ॥

نِنّمُ بِرکھُ بہُ سنّچِیۓَ انّمرِت رسُ پائِیا --	----	ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥
بِسِیئرُ منّترِ وِسامیۓَ بہُ دُودھُ پِیائِیا --	----	ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥
منمُکھُ ابھِنّنُ ن بھِجئی پتھرُ ناواِئیا --	----	ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥
بِکھُ مہِ انّمرِتُ سِنّچِیۓَ بِکھُ کا پھلُ پائِیا --	----	ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥
نانک سنّگتِ میلِ ہرِ سبھ بِکھُ لہِ جائِیا --16--	----	ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
سلوک م: 1 --	----	ਸਲੋਕ ਮਃ ੧ ॥
مرݨِ ن مُورتُ پچھِیا پُچھی تھِتِ ن وارُ --	----	ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥
اِکنّھی لدِیا اِکِ لدِ حلے اِکنّھی بدھے بھار --	----	ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥
اِکنّہا ہوئی ساکھتی[1] اِکنّہا ہوئی سار -- | [1]ساختی-	----	ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥
لسکر[1] سنٹے دمامِیا چھُٹے بنّک دُیار -- | [1]لشکر-	----	ਲਸਕਰ ਸਣੇ ਦਮਾਮਿਆ ਛੁਟੇ ਬੰਕ ਦੁਆਰ ॥

نانک ڈھیری چھارُ کی بھی پھِر ہوئی چھار --1--	----	ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
م: 1 --	----	ਮਃ ੧ ॥
نانک ڈھیری ڈھہِ پئی مِٹی سنّدا کوٹُ --	----	ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥
بھیترِ چورُ بہالیا کھوٹُ وے جیِیا کھوٹُ --2--	----	ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
پئُڑی --	----	ਪਉੜੀ ॥
جِن انّدرِ نِنّدا دُسٹُ ہےَ نک وڈھے نک وڈھائیا --	----	ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥
مہا کرُوپ دُکھیِۓ سدا کالے مُہ مائِیا --	----	ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥
بھلکے اُٹھِ نِت پر دربُ ہِرہِ ہرِ نامُ چُرائِیا --	----	ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥
ہرِ جیء تِن کی سنّگتِ مت کرہُ رکھِ لیہُ ہرِ رائِیا --	----	ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥
نانک پئِۓَ کِرتِ کماودے منمُکھِ دُکھُ پائِیا --17--	----	ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
سلوک م: 4 --	----	ਸਲੋਕ ਮਃ ੪ ॥

سبھُ کوئی ہے کھسم[1] کا کھسمہُ سبھُ کو ہوءِ -- | [1]خصم-	----	ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
ہُکمُ[1] پچھانےَ کھسم[2] کا تا سچُ پاوےَ کوءِ -- | [1]حُکمُ- [2]خصم-	----	ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥
گُرمُکھِ آپُ پچھانئیےَ بُرا ن دِسےَ کوءِ --	----	ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥
نانک گُرمُکھِ نامُ دھِیائیےَ سہِلا آئِیا سوءِ --1--	----	ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
م: 4 --	----	ਮਃ ੪ ॥
سبھنا داتا آپِ ہےَ آپے میلنْہارُ --	----	ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥
نانک سبدِ ملے ن وِچھُڑہِ جِنا سیوِیا ہرِ داتارُ --2--	----	ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
پئُڑی --	----	ਪਉੜੀ ॥
گُرمُکھِ ہِردےَ سانْتِ ہےَ ناءُ اُگوِ آئِیا --	----	ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥
جپ تپ تیرتھ سنّجم کرے میرے پرّبھ بھائِیا --	----	ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥

ہِردا سُدھ ہرِ سیودے سوہہِ گُنْ گائِیا --	----	ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥
میرے ہرِ جی ءُ ایوے بھاودا گُرمُکھ ترائِیا --	----	ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥
نانک گُرمُکھِ میلِئنُ ہرِ درِ سوہائِیا --18--	----	ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
سلوک م: 1 --	----	ਸਲੋਕ ਮਃ ੧ ॥
دھنوَنّتا اِو ہی کہےَ اوری دھن کءُ جاءُ --	----	ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥
نانکُ نِردھنُ تِتُ دِنِ جِتُ دِنِ وِسرےَ ناءُ --1--	----	ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
م: 1 --	----	ਮਃ ੧ ॥
سُورجُ چڑھےَ وِجوگِ سبھسےَ گھٹےَ آرجا --	----	ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥
تنُ منُ رتا بھوگِ کوئی ہارےَ کو جِتّےَ --	----	ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥
سبھ کو بھریا پھُوکِ آکھِنْ کہنْ ن تھمّھیئےَ --	----	ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹੀਐ ॥

ਨਾਨਕ ਵੇਖੈ ਆਪਿ
ਫੂਕ ਕਢਾਏ ਢਹਿ ਪਵੈ ॥੨॥

نانکؑ ویکھےَ آپِ
پھُوکؑ کڈھاۓ ڈھِہ پوےَ --2--

ਪਉੜੀ ॥

پئُڑی --

ਸਤਸੰਗਤਿ ਨਾਮੁ ਨਿਧਾਨੁ ਹੈ
ਜਿਥਹੁ ਹਰਿ ਪਾਇਆ ॥

ستسنّگتِ نامُ نِدھانُ ہےَ
جِتھہُ ہرِ پائِیا --

ਗੁਰ ਪਰਸਾਦੀ ਘਟਿ ਚਾਨਣਾ
ਆਨ੍ਹੇਰੁ ਗਵਾਇਆ ॥

گُر پرسادی گھٹِ چانݨا
آنّھیرُ گوائِیا --

Page# [1245]

ਲੋਹਾ ਪਾਰਸਿ ਭੇਟੀਐ
ਕੰਚਨੁ ਹੋਇ ਆਇਆ ॥

لوہا پارِس بھیٹیۓَ
کنّچنُ ہوءِ آئِیا --

ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ
ਮਿਲਿ ਨਾਮੁ ਧਿਆਇਆ ॥

نانکؑ ستِگُرِ مِلِۓَ ناءُ پائیۓَ
مِلِ نامُ دھِیائِیا --

ਜਿਨ੍ ਕੈ ਪੋਤੈ ਪੁੰਨੁ ਹੈ
ਤਿਨ੍ਹੀ ਦਰਸਨੁ ਪਾਇਆ ॥੧੯॥

جِنّہ کےَ پوتےَ پُنّنُ ہےَ
تِنّہی درسنُ پائِیا --19--

ਸਲੋਕ ਮਃ ੧ ॥

سلوکؑ م: 1 --

ਧ੍ਰਿਗੁ ਤਿਨਾ ਕਾ ਜੀਵਿਆ
ਜਿ ਲਿਖਿ ਲਿਖਿ ਵੇਚਹਿ ਨਾਉ ॥

دھ٘رِگُ تِنا کا جِیوِیا
جِ لِکھِ لِکھِ ویچہِ ناءُ --

ਖੇਤੀ ਜਿਨ ਕੀ ਉਜੜੈ
ਖਲਵਾੜੇ ਕਿਆ ਥਾਉ ॥

کھیتی جِن کی اُجڑے
کھلواڑے کِیا تھاءُ --

سچے سرمے باہرے اگے لہہِ ن دادِ ـ ـ	----	ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
اکلِ[1] ایہ ن آکھیئے اکلِ[2] گوائیئے بادِ ـ ـ | [1]عقلِ۔ [2]عقلِ۔	----	ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
اکلی[1] ساہِبُ[2] سیوِیئے اکلی[3] پائیئے مانُ ـ ـ | [1]عقلی۔ [2]صاحِبُ۔ [3]عقلی۔	----	ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
اکلی[1] پڑِہ کے بُجھیئے اکلی[2] کیچے دانُ ـ ـ | [1]عقلی۔ [2]عقلی۔	----	ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
نانکُ آکھے راہُ ایہُ ہورِ گلاں سَیتانُ[1] ـ ـ1ـ ـ | [1]شَیطانُ۔	----	ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
م: 2 ـ ـ	----	ਮਃ ੨ ॥
جَیسا کرے کہاوے تَیسا اَیسی بنی جرُورتِ[1] ـ ـ | [1]ضرُورتِ۔	----	ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥
ہووہِ لِنّگ جھِنّگ نہ ہووہِ اَیسی کہیئے سُورتِ[1] ـ ـ | [1]صُورتِ۔	----	ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥
جو اوُس اِچھے سو پھلُ پائے تاں نانک کہیئے مُورتِ ـ ـ2ـ ـ	----	ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥
پئُڑی ـ ـ	----	ਪਉੜੀ ॥

سِتگُرُ انّمّرِت بِرکھُ ہےَ انّمّرِت رسِ پھلِیا ۔۔	----	ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥
جِسُ پراپتِ سو لہےَ گُر سبدی مِلِیا ۔۔	----	ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥
سِتگُر کےَ بھانڑےَ جو چلےَ ہرِ سیتی رلِیا ۔۔	----	ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥
جمکالُ جوہِ ن سکئی گھٹِ چانڑُ بلِیا ۔۔	----	ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥
نانک بکھسِ[1] مِلائِئنُ پھِرِ گربھِ ن گلِیا ۔۔20۔۔ | [1]بخشِ۔	----	ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥
سلوک م: 1 ۔۔	----	ਸਲੋਕ ਮਃ ੧ ॥
سچُ ورتُ سنّتوکھُ تِیرتھُ گِیانُ دھِیانُ اِسنانُ ۔۔	----	ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥
دئِیا دیوتا کھِما جپمالی تے مانڑس پردھان ۔۔	----	ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥
جُگتِ دھوتی سُرتِ چئُکا تِلکُ کرنڑی ہوءِ ۔۔	----	ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥
بھاءُ بھوجنُ نانکا وِرلا ت کوئی کوءِ ۔۔1۔۔	----	ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥

مہلا[1] 3 ـــ | محلا[1]ـ	----	ਮਹਲਾ ੩ ॥
نئُمی نیمُ سچُ جے کرے ـــ	----	ਨਉਮੀ ਨੇਮੁ ਸਚੁ ਜੇ ਕਰੈ ॥
کام کرّودھُ ترِّسنا اُچرے ـــ	----	ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
دسمی دسے دُیار جے ٹھاکے ایکادسی ایکُ کرِ جانڑئے ـــ	----	ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
دُیادسی پنّچ وسگتِ کرِ راکھے تءُ نانک منُ مانے ـــ	----	ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
اَیسا ورتُ رہیجے پاڈے ہور بہُتُ سِکھ کِیا دِیجے ـــ2ـــ	----	ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥
پئُڑی ـــ	----	ਪਉੜੀ ॥
بھُوپتِ راجے رنّگ راءِ سنّچہِ بِکھُ مائِیا ـــ	----	ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥
کرِ کرِ ہیتُ ودھائِدے پر دربُ چُرائِیا ـــ	----	ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥
پُتّر کلتّرن وِسہہِ بہُ پّرِیتِ لگائِیا ـــ	----	ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥
ویکھدِیا ہی مائِیا دھُہِ گئی پچھتہِ پچھتائِیا ـــ	----	ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥

جم دِر بدھے مارِیئہِ نانک ہرِ بھائِیا --21--	----	ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥
سلوک م: 1 --	----	ਸਲੋਕ ਮਃ ੧ ॥
گِیان وِہُونّا گاوےَ گِیت --	----	ਗਿਆਨ ਵਿਹੂਣਾ ਗਾਵੈ ਗੀਤ ॥
بھُکھے مُلاں گھرے مسِیتِ --	----	ਭੁਖੇ ਮੁਲਾਂ ਘਰੇ ਮਸੀਤਿ ॥
مکھٹُو ہوءِ کےَ کنّن پڑاۓ --	----	ਮਖਟੂ ਹੋਇ ਕੈ ਕੰਨ ਪੜਾਏ ॥
پھکرُ کرے ہورُ جاتِ[1] گواۓ -- | [1]زاتِ-	----	ਫਕਰੁ ਕਰੇ ਹੋਰੁ ਜਾਤਿ ਗਵਾਏ ॥
گُرُ پِیرُ سداۓ منّگنّ جاءِ --	----	ਗੁਰੁ ਪੀਰੁ ਸਦਾਏ ਮੰਗਣ ਜਾਇ ॥
تا کےَ مُولِ ن لگِیۓَ پاءِ --	----	ਤਾ ਕੈ ਮੂਲਿ ਨ ਲਗੀਐ ਪਾਇ ॥
گھالِ کھاءِ کِچھُ ہتھہُ دےءِ --	----	ਘਾਲਿ ਖਾਇ ਕਿਛੁ ਹਥਹੁ ਦੇਇ ॥
نانک راہُ پچھانڑہِ سےءِ --1--	----	ਨਾਨਕ ਰਾਹੁ ਪਛਾਣਹਿ ਸੇਇ ॥੧॥
م: 1 --	----	ਮਃ ੧ ॥
منہُ جِ انّدھے کُوپ کہِیا بِردُ ن جانڑّہی --	----	ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹ੍ਹੀ ॥
مِنِ انّدھےَ اُونْدھےَ کولِ دِسنّہِ کھرے کرُوپ --	Page# [1246]	ਮਨਿ ਅੰਧੈ ਊਂਧੈ ਕਵਲਿ ਦਿਸਨ੍ਹ੍ਹਿ ਖਰੇ ਕਰੂਪ ॥
اِکِ کہِ جانڑہِ کہِیا بجُھہِ تے نر سُگھڑ سرُوپ --	----	ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥

اِکنا ناد ن بید ن گیٔ رسُ رس کس ن جاݨنّتِ --	----	ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥
اِکنا سُدھِ ن بُدھِ ن اکلِ[1] سر اکھر کا بھےءُ ن لہنّتِ -- | [1]عقلِ-	----	ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
نانک سے نر اسلِ[1] کھر جِ بِنُ گُݨ گربُ کرنّتِ --2-- | [1]اصلِ-	----	ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥
پئُڑی --	----	ਪਉੜੀ ॥
گُرمُکھِ سبھ پوِتُ ہےَ دھنُ سنّپےَ مائِیا --	----	ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥
ہرِ ارتھِ جو کھرچدے[1] دینْدے سُکھُ پائِیا -- | [1]خرچدے-	----	ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥
جو ہرِ نامُ دھِیائِدے تِن توٹِ ن آئِیا --	----	ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥
گُرمُکھاں ندری آودا مائِیا سُٹِ پائِیا --	----	ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥
نانک بھگتاں ہورُ چِتِ ن آوئی ہرِ نامِ سمائِیا --22--	----	ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥
سلوک م: 4 --	----	ਸਲੋਕ ਮਃ ੪ ॥
ستِگُرُ سیونِ سے وڈبھاگی --	----	ਸਤਿਗੁਰੁ ਸੇਵਨਿ ਸੇ ਵਡਭਾਗੀ ॥

سچے سبدِ جنّہا ایک لِو لاگی --	----	ਸਚੈ ਸਬਦਿ ਜਿਨ੍ਹਾ ਏਕ ਲਿਵ ਲਾਗੀ ॥
گرہ کٹنّب مہِ سہجِ سمادھی --	----	ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥
نانک نامِ رتے سے سچے بَیراگی --1--	----	ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥
م: 4 --	----	ਮਃ ੪ ॥
گنتےَ سیو ن ہووئی کیتا تھاءِ ن پاءِ --	----	ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥
سبدے ساد ن آئِئو سچِ ن لگو بھاءُ --	----	ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥
ستِگُرپیارا ن لگئی منہٹھِ آوے جاءِ --	----	ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥
جے اِک وِکھ اگاہا بھرے تاں دس وِکھاں پچھاہا جاءِ --	----	ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥
ستِگر کی سیوا چاکری جے چلہِ ستِگر بھاءِ --	----	ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥
آپُ گواءِ ستِگُرو نو ملے سہجے رہے سماءِ --	----	ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥
نانک تنّہا نامُ ن وِسرے سچے میلِ ملاءِ --2--	----	ਨਾਨਕ ਤਿਨ੍ਹਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥

پئُڑی --	----	ਪਉੜੀ ॥
کھان[1] مُلوک کہائِدے کو رہنُ ن پائی -- | [1]خان-	----	ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥
گڑّھ منّدر گچ گیِرِییا کِچھُ ساتھِ ن جائی --	----	ਗੜ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥
سوئِن ساکھتِ پئُݨ ویگ دھ ّرِگُ دھ ّرِگُ چتُرائی --	----	ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥
چھتِیہ انّمرِت پرکار کرہِ بہُ مَیلُ ودھائی --	----	ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥
نانک جو دیوےَ تِسہِ ن جاݨّہی منمُکھِ دُکھُ پائی --23--	----	ਨਾਨਕ ਜੋ ਦੇਵੈ ਤਿਸਹਿ ਨ ਜਾਣਨ੍ਹੀ ਮਨਮੁਖਿ ਦੁਖੁ ਪਾਈ ॥੨੩॥
سلوک م: 3 --	----	ਸਲੋਕ ਮਃ ੩ ॥
پڑّھِ پڑّھِ پنّڈِت مونی[1] تھکے دیسنّتر بھوِ تھکے بھیکھدھاری -- | [1]مونی-	----	ਪੜ੍ਹਿ ਪੜ੍ਹਿ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥
دُوجے بھاءِ ناءُ کدے ن پائِنِ دُکھُ لاگا اتِ بھاری --	----	ਦੂਜੇ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥
مُورکھ انّدھے ترّےَ گُݨ سیوہِ مائِیا کےَ بِہُاری --	----	ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥

اندرِ کپٹُ اُدرُ بھرنٌ کے تائی پاٹھ پڑہِ گاواری --	----	ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥
ستِگُرُ سیوے سو سُکھُ پائے جِن ہئُمےَ وِچہُ ماری --	----	ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥
نانک پڑنٌا گُننٌا اِکُ ناءُ ہےَ بُوجھےَ کو بیچاری --1--	----	ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥
م: 3 --	----	ਮਃ ੩ ॥
نانْگے آونٌا نانْگے جانٌا ہرِ ہُکمُ[1] پائِیا کِیا کیِجےَ -- | [1]حُکمُ-	----	ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥
جِس کی وستُ سوئی لے جائِگا روسُ کسےَ سِءُ کیِجےَ --	----	ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
گُرمُکھِ ہووےَ سُ بھانٌا منّنے سہجے ہرِ رسُ پیِجےَ --	----	ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥
نانک سُکھداتا سدا سلاہِہُ[1] رسنا رامُ روِیجےَ --2-- | [1]سلاحِہُ-	----	ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥
پئُڑی --	----	ਪਉੜੀ ॥
گڑھِ کائِیا سیِگار بہُ بھانْتِ بنْائی --	Page# [1247]	ਗੜ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥

رنّگ پرنّگ کِتیپھیا[1] پہِرہِ دھر مائی -- | [1]قطِیفیا-	----	ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥
لال سُپید دُلِیچیا بہُ سبھا بٹائی --	----	ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥
دُکھُ کھاٹا دُکھُ بھوگٹا گربےَ گربائی --	----	ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥
نانک نامُ ن چیتِئو انّتِ لۓ چھڈائی --24--	----	ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥
سلوک م: 3 --	----	ਸਲੋਕ ਮਃ ੩ ॥
سہجے سُکھِ سُتی سبدِ سماءِ --	----	ਸਹਜੇ ਸੁਖਿ ਸੁਤੀ ਸਬਦਿ ਸਮਾਇ ॥
آپے پّربھِ میلِ لئی گلِ لاءِ --	----	ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥
دُبِدھا چُوکی سہجِ سُبھاءِ --	----	ਦੁਬਿਧਾ ਚੂਕੀ ਸਹਜਿ ਸੁਭਾਇ ॥
انّترِ نامُ وسِیا منِ آءِ --	----	ਅੰਤਰਿ ਨਾਮੁ ਵਸਿਆ ਮਨਿ ਆਇ ॥
سے کنّٹھِ لاۓ جِ بھنّنِ گھڑاءِ --	----	ਸੇ ਕੰਠਿ ਲਾਏ ਜਿ ਭੰਨਿ ਘੜਾਇ ॥
نانک جو دھُرِ ملے سے ہُنِ آنْڑِ مِلاءِ --1--	----	ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥
م: 3 --	----	ਮਃ ੩ ॥
جِنّھی نامُ وِسارِیا کِیا جپُ جاپہِ ہورِ --	----	ਜਿਨ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥

بِسٹا اندّرِ کیٹ سے مُٹھے دھندّھے چورِ --	----	ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥
نانکؔ نامُ ن وِیسرے جھُوٹھے لالچ ہورِ --2--	----	ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥
پئُڑی --	----	ਪਉੜੀ ॥
نامُ سلاہنِ[1] نامُ منّنِ استھِرُ جگ سوئی -- | [1]سلاحنِ-	----	ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥
ہِردے ہرِ ہرِ چِتوے دُوجا نہی کوئی --	----	ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥
روم روم ہرِ اُچرے کھِنُ کھِنُ ہرِ سوئی --	----	ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥
گُرمُکھِ جنمُ سکارتھا نِرملُ ملُ کھوئی --	----	ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥
نانکؔ جیودا پُرکھُ دھِیائِیا امرا پدُ ہوئی --25--	----	ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥
سلوکؔ م: 3 --	----	ਸਲੋਕੁ ਮਃ ੩ ॥
جِنی نامُ وِسارِیا بہُ کرم کماوہِ ہورِ --	----	ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥

ناںک جم پُرِ بدھے مارِیئہِ جِءُ سنّھی اُپرِ چور --1--	----	ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥
م: 5 --	----	ਮਃ ੫ ॥
دھرتِ سُہاوڑی آکاسُ سُہنّدا جپنّدِیا ہرِ ناءُ --	----	ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥
ناںک نام وِہُونِیا تِنّہ تن کھاوِہ کاءُ --2--	----	ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ ॥੨॥
پئُڑی --	----	ਪਉੜੀ ॥
نامُ سلاہنِ[1] بھاءُ کرِ نِج مہلی[2] واسا -- | [1]سلاحنِ- [2]محلی-	----	ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥
اوءِ باہُڑِ جونِ ن آونی پھِرِ ہوہِ ن بِناسا --	----	ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥
ہرِ سیتی رنّگِ روِ رہے سبھ ساس گِراسا --	----	ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥
ہرِ کا رنّگُ کدے ن اُترَے گُرمُکھِ پرگاسا --	----	ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥
اوءِ کِرپا کرِ کے میلِئنُ ناںک ہرِ پاسا --26--	----	ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥
سلوک م: 3 --	----	ਸਲੋਕ ਮਃ ੩ ॥

جِچرُ اِہُ منُ لہری وِچِ ہےَ سئُمےَ بہُتُ اہنکارُ --	----	ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥
سبدے ساد ن آوئی نامِ ن لگےَ پیارُ --	----	ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥
سیوا تھاءِ ن پوئی تِس کی کھپِ کھپِ ہوءِ کھُیارُ[1] -- | [1]خُیارُ	----	ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥
نانک سیوکُ سوئی آکھیئےَ جو سِرُ دھرے اُتارِ --	----	ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥
سِتگُر کا بھاݨا منّنِ لئے سبدُ رکھےَ اُر دھارِ --1--	----	ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥
م: 3 --	----	ਮਃ ੩ ॥
سو جپُ تپُ سیوا چاکری جو کھسمے[1] بھاوے -- | [1]خصمے	----	ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
آپے بکھسے[1] میلِ لئے آپتُ گواوے -- | [1]بخشے	----	ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥
مِلیا کدے ن وِچھُڑے جوتی جوتِ مِلاوے --	----	ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥
نانک گُر پرسادی سو بُجھسی جِس آپِ بُجھاوے --2--	----	ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥

پئُڑی --	----	ਪਉੜੀ ॥
سبھُ کو لیکھے وِچ ہےَ منمُکھُ اہنکاری --	----	ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥
ہرِ نامُ کدے ن چیتئی جمکالُ سِرِ ماری --	----	ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥
پاپ بِکار منُور سبھِ لدے بہُ بھاری --	----	ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥
مارگُ بِکھمُ ڈراوݨا کِءُ ترِیئےَ تاری --	Page# [1248]	ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥
نانک گُرِ راکھے سے اُبرے ہرِ نامِ اُدھاری --27--	----	ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥
سلوک م: 3 --	----	ਸਲੋਕ ਮਃ ੩ ॥
وِنھُ ستِگُر سیوے سُکھُ نہی مرِ جنّمِہ وارو وار --	----	ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
موہ ٹھگئُلی پائیئنُ بہُ دُوجےَ بھاءِ وِکار --	----	ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
اِکِ گُر پرسادی اُبرے تِسُ جن کءُ کرہِ سبھِ نمسکار --	----	ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥

نانک اندِنُ نامُ دھِیاءِ تُوٗ انّترِ جِتُ پاوہِ موکھ دُیار --1--	----	ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
م: 3 --	----	ਮः ੩ ॥
مائِیا موہِ وِسارِیا سچُ مرنا ہرِ نامُ --	----	ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥
دھنّدھا کرتِیا جنمُ گئِیا انّدرِ دُکھُ سہامُ --	----	ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥
نانک ستِگُرُ سیوِ سُکھُ پائِیا جِنّہ پُورب لِکھِیا کرامُ --2--	----	ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ੍ ਪੂਰਬਿ ਲਿਖਿਆ ਕਰਾਮੁ ॥੨॥
پئُڑی --	----	ਪਉੜੀ ॥
لیکھا پڑیئےَ ہرِ نامُ پھِرِ لیکھُ ن ہوئی --	----	ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥
پُچھِ ن سکےَ کوءِ ہرِ دِرِ سد ڈھوئی --	----	ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥
جمکالُ ملےَ دے بھیٹ سیوکُ نِت ہوئی --	----	ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥
پُورے گُر تے مہلُ[1] پائِیا پتِ پرگٹُ لوئی -- | [1] محلُ-	----	ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥

نانک انہد دھُنی درِ وجدے مِلیا ہرِ سوئی --28--	----	ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
سلوک م: 3 --	----	ਸਲੋਕ ਮਃ ੩ ॥
گُر کا کہِیا جے کرے سُکھی ہُو سُکھُ سارُ --	----	ਗੁਰ ਕਾ ਕਹਿਆ ਜੇ ਕਰੇ ਸੁਖੀ ਹੁ ਸੁਖੁ ਸਾਰੁ ॥
گُر کی کرݨی بھءُ کٹِیٔے نانک پاوہِ پارُ --1--	----	ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥
م: 3 --	----	ਮਃ ੩ ॥
سچُ پُراݨا نا تھِیٔے نامُ ن مَیلا ہوءِ --	----	ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
گُر کے بھاݨے جے چلَے بہُڑِ ن آوݨُ ہوءِ --	----	ਗੁਰ ਕੈ ਭਾਣੇ ਜੇ ਚਲੈ ਬਹੁੜਿ ਨ ਆਵਣੁ ਹੋਇ ॥
نانک نامِ وِسارِیٔے آوݨ جاݨا دوءِ --2--	----	ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥
پئُڑی --	----	ਪਉੜੀ ॥
منّگت جنُ جاچے دانُ ہرِ دیہُ سُبھاءِ --	----	ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥
ہرِ درسن کی پِیاس ہے درسنِ ترِپتاءِ --	----	ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥

کھِنُ پلُ گھڑی ن جیوُو
بِنُ دیکھے مراں ماءِ --

ਖਿਨੁ ਪਲੁ ਘੜੀ ਨ ਜੀਵਊ
ਬਿਨੁ ਦੇਖੇ ਮਰਾਂ ਮਾਇ ॥

ستِگُرِ نالِ دِکھالیا
روِ رہِیا سبھ تھاءِ --

ਸਤਿਗੁਰਿ ਨਾਲਿ ਦਿਖਾਲਿਆ
ਰਵਿ ਰਹਿਆ ਸਭ ਥਾਇ ॥

سُتِیا آپِ اُٹھالِ دےءِ
نانک لِو لاءِ --29--

ਸੁਤਿਆ ਆਪਿ ਉਠਾਲਿ ਦੇਇ
ਨਾਨਕ ਲਿਵ ਲਾਇ ॥੨੯॥

سلوک م: 3 --

ਸਲੋਕ ਮਃ ੩ ॥

منمُکھ بولِ ن جانݨہی
اونا اندرِ کامُ کرودھ اہنکارُ --

ਮਨਮੁਖ ਬੋਲਿ ਨ ਜਾਣਨੑੀ
ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥

تھاءُ کُتھاءُ ن جانݨی
سدا چِتوہِ بِکار --

ਥਾਉ ਕੁਥਾਉ ਨ ਜਾਣਨੀ
ਸਦਾ ਚਿਤਵਹਿ ਬਿਕਾਰ ॥

درگہ لیکھا منگیٔے
اوتھے ہوہِ کوڑِیار --

ਦਰਗਹ ਲੇਖਾ ਮੰਗੀਐ
ਓਥੈ ਹੋਹਿ ਕੂੜਿਆਰ ॥

آپے سرِسٹِ اُپائیئنُ
آپ کرے بیچارُ --

ਆਪੇ ਸ੍ਰਿਸਟਿ ਉਪਾਈਅਨੁ
ਆਪਿ ਕਰੇ ਬੀਚਾਰੁ ॥

نانک کِس نو آکھیٔے
سبھ ورتے آپ سچِیارُ --1--

ਨਾਨਕ ਕਿਸ ਨੋ ਆਖੀਐ
ਸਭੁ ਵਰਤੈ ਆਪਿ ਸਚਿਆਰੁ ॥੧॥

م: 3 --

ਮਃ ੩ ॥

ہرِ گرُمُکھِ تِنّھی ارادھِیا جِنّہ کرمِ پراپتِ ہوءِ --	----	ਹਰਿ ਗੁਰਮੁਖਿ ਤਿਨ੍ੀ ਅਰਾਧਿਆ ਜਿਨ੍ ਕਰਮਿ ਪਰਾਪਤਿ ਹੋਇ ॥
نانک ہءُ بلِہاری تِنّہ کءُ جِنّہ ہرِ منِ وسِیا سوءِ --2--	----	ਨਾਨਕ ਹਉ ਬਲਿਹਾਰੀ ਤਿਨ੍ ਕਉ ਜਿਨ੍ ਹਰਿ ਮਨਿ ਵਸਿਆ ਸੋਇ ॥੨॥
پئُڑی --	----	ਪਉੜੀ ॥
آس کرے سبھُ لوکُ بہُ جیِونُ جاݨِیا --	----	ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥
نِت جیِوݨ کءُ چِت گڑھ منّڈپ سوارِیا --	----	ਨਿਤ ਜੀਵਣ ਕਉ ਚਿਤ ਗੜ੍ ਮੰਡਪ ਸਵਾਰਿਆ ॥
ولوَنّچ کرِ اُپاو مائِیا ہرِ آݨِیا --	----	ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥
جمکالُ نِہالے ساس آو گھٹےَ بیتالِیا --	----	ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥
نانک گُر سرݨائی اُبرے ہرِ گُر رکھوالِیا --30--	----	ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥
سلوک م: 3 --	Page# [1249]	ਸਲੋਕ ਮਃ ੩ ॥
پڑ پڑ پنّڈِت واد وکھاݨدے مائِیا موہ سُیاءِ --	----	ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥

دُوجے بھاءِ نامُ وِسارِیا من مُورکھ ملےَ سجاءِ[1] ـ ـ | [1]سزاءِ۔	----	ਦੂਜੇ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
جِنہِ کیتے تسےَ ن سیونّہی دیدا رِجکُ[1] سماءِ ـ ـ | [1]رِزقُ۔	----	ਜਿਨਿ੍ ਕੀਤੇ ਤਿਸੈ ਨ ਸੇਵਨੀ੍ ਦੇਦਾ ਰਿਜਕੁ ਸਮਾਇ ॥
جم کا پھاہا گلہُ ن کٹیئےَ پھِرِ پھِرِ آوہِ جاءِ ـ ـ	----	ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥
جِن کءُ پُوربِ لِکھیا ستِگُرُ مِلیا تِن آءِ ـ ـ	----	ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥
اندِنُ نامُ دھِیائِدے نانکُ سچِ سماءِ ـ ـ1ـ ـ	----	ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥
م: 3 ـ ـ	----	ਮः ੩ ॥
سچُ ونّجہِ سچُ سیودے جِ گُرمُکھِ پیَری پاہِ ـ ـ	----	ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥
نانکُ گُرکےَ بھانّےَ جے چلہِ سہجے سچِ سماہِ ـ ـ2ـ ـ	----	ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥
پئُڑی ـ ـ	----	ਪਉੜੀ ॥
آسا وِچ اتِ دُکھُ گھنّا منمُکھِ چِتُ لائِیا ـ ـ	----	ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥

گُرمُکھ بھئے نِراس	ਗੁਰਮੁਖਿ ਭਏ ਨਿਰਾਸ
پرم سُکھُ پائِیا --	ਪਰਮ ਸੁਖੁ ਪਾਇਆ ॥
وِچے گِرہ اُداس	ਵਿਚੇ ਗਿਰਹ ਉਦਾਸ
الِپت لِو لائیا --	ਅਲਿਪਤ ਲਿਵ ਲਾਇਆ ॥
اونا سوگُ وِجوگُ ن وِیاپئی	ਓਨਾ ਸੋਗੁ ਵਿਜੋਗੁ ਨ ਵਿਆਪਈ
ہرِ بھاݨا بھائیا --	ਹਰਿ ਭਾਣਾ ਭਾਇਆ ॥
نانک ہرِ سیتی سدا روِ رہے	ਨਾਨਕ ਹਰਿ ਸੇਤੀ ਸਦਾ ਰਵਿ ਰਹੇ
دھُرِ لئے مِلائیا --31--	ਧੁਰਿ ਲਏ ਮਿਲਾਇਆ ॥੩੧॥
سلوک م: 3 --	ਸਲੋਕ ਮਃ ੩ ॥
پرائی اماݨ کِءُ رکھیۓ	ਪਰਾਈ ਅਮਾਣ ਕਿਉ ਰਖੀਐ
دِتی ہی سُکھُ ہوءِ --	ਦਿਤੀ ਹੀ ਸੁਖੁ ਹੋਇ ॥
گُر کا سبدُ گُر تھےَ ٹِکےَ	ਗੁਰ ਕਾ ਸਬਦੁ ਗੁਰ ਥੈ ਟਿਕੈ
ہور تھےَ پرگٹُ ن ہوءِ --	ਹੋਰ ਥੈ ਪਰਗਟੁ ਨ ਹੋਇ ॥
اَنّھے وس مانکُ پئِیا	ਅੰਨ੍ਹੇ ਵਸਿ ਮਾਣਕੁ ਪਇਆ
گھرِ گھرِ ویچݨ جاءِ --	ਘਰਿ ਘਰਿ ਵੇਚਣ ਜਾਇ ॥
اونا پرکھ ن آوئی	ਓਨਾ ਪਰਖ ਨ ਆਵਈ
اڈھُ ن ملےَ پاءِ --	ਅਢੁ ਨ ਪਲੈ ਪਾਇ ॥
جے آپِ پرکھ ن آوئی	ਜੇ ਆਪਿ ਪਰਖ ਨ ਆਵਈ
تاں پارکھِیا تھاوہُ لئِیُو پرکھاءِ --	ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥

جے اوس نالِ چِتُ لائے تاں وتھُ لہے ن ءُ نِدھِ پلے پاءِ --	ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥
گھرِ ہودے دھنِ جگُ بھکھا مُیا بِنُ ستِگُر سوجھی ن ہوءِ --	ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥
سبدُ سیتلُ منِ تنِ وسے تتھے سوگُ وِجوگُ ن کوءِ --	ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥
وستُ پرائی آپِ گربُ کرے مُورکھُ آپُ گنائے --	ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥
نانک بِنُ بُوجھے کنے ن پائِئو پھرِ پھرِ آوے جائے --1--	ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥
م: 3 --	ਮਃ ੩ ॥
منِ اندُ بھئِیا مِلیا ہرِ پرِیتمُ سرسے سجنڑ سنّت پیارے --	ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥
جو دھرِ ملے ن وِچھڑِہ کبہُو جِ آپِ میلے کرتارے --	ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥
انّترِ سبدُ روِیا گرُ پائِیا سگلے دُوکھ نِوارے --	ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥
ہرِ سُکھداتا سدا سلاہی[1] انّترِ رکھاں اُر دھارے --	ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥

[1]سلاحی-

مَنمُکھُ تِن کی بکھیلی[1] کِ کرے جِ سچےَ سبدِ سوارے -- | [1] بخیلی-	----	ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥
اونا دی آپ پتِ رکھسی میرا پِیارا سرٹاگتِ پۓ گُر دُیارے --	----	ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥
نانک گُرمُکھِ سے سُہیلے بھۓ مُکھ اُوجل دربارے --2--	----	ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥
پئُڑی --	----	ਪਉੜੀ ॥
اِستری پُرکھےَ بہُ پّرِیتِ مِلِ موہُ ودھائِیا --	----	ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥
پُتّرُ کلتّرُ نِت وکھےَ وِگسےَ موہِ مائِیا --	----	ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥
دیسِ پردیسِ دھنُ چوراءِ آنڑِ مُہِ پائِیا --	----	ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥
انّتِ ہووےَ وَیر وِرودھُ کو سکےَ ن چھڈائِیا --	----	ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥
نانک وِنڑُ ناوےَ دھرِّگُ موہُ جِتُ لگِ دُکھُ پائِیا --32--	Page# [1250]	ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥
سلوک م: 3 --	----	ਸਲੋਕ ਮਃ ੩ ॥

گُرمُکھِ انّمرِتُ نامُ ہےَ	ਗੁਰਮੁਖਿ ਅੰਮ੍ਰਿਤੁ ਨਾਮੁ ਹੈ
جِتُ کھادھےَ سبھ بھُکھ جاءِ --	ਜਿਤੁ ਖਾਧੈ ਸਭ ਭੁਖ ਜਾਇ ॥
ترِسنا مُولِ ن ہووئی	ਤ੍ਰਿਸਨਾ ਮੂਲਿ ਨ ਹੋਵਈ
نامُ وسےَ منِ آءِ --	ਨਾਮੁ ਵਸੈ ਮਨਿ ਆਇ ॥
بِنُ ناوےَ جِ ہورُ کھاݨا	ਬਿਨੁ ਨਾਵੈ ਜਿ ਹੋਰੁ ਖਾਣਾ
تِتُ روگُ لگےَ تنِ دھاءِ --	ਤਿਤੁ ਰੋਗੁ ਲਗੈ ਤਨਿ ਧਾਇ ॥
نانک رس کس سبدُ سلاہݨا[1]	ਨਾਨਕ ਰਸ ਕਸ ਸਬਦੁ ਸਲਾਹਣਾ
آپے لئے مِلاءِ --1--	ਆਪੇ ਲਏ ਮਿਲਾਇ ॥੧॥
م: 3 --	ਮਃ ੩ ॥
جِیا اندرِ جیءُ سبدُ ہےَ	ਜੀਆ ਅੰਦਰਿ ਜੀਉ ਸਬਦੁ ਹੈ
جِتُ سہ میلاوا ہوءِ --	ਜਿਤੁ ਸਹ ਮੇਲਾਵਾ ਹੋਇ ॥
بِنُ سبدےَ جگِ آنّھیرُ ہےَ	ਬਿਨੁ ਸਬਦੈ ਜਗਿ ਆਨ੍ਹੇਰੁ ਹੈ
سبدے پرگٹُ ہوءِ --	ਸਬਦੇ ਪਰਗਟੁ ਹੋਇ ॥
پنّڈِت مونی پڑِ پڑِ تھکے	ਪੰਡਿਤ ਮੋਨੀ ਪੜਿ ਪੜਿ ਥਕੇ
بھیکھ تھکے تنُ دھوءِ --	ਭੇਖ ਥਕੇ ਤਨੁ ਧੋਇ ॥
بِنُ سبدےَ کِنےَ ن پائِئو	ਬਿਨੁ ਸਬਦੈ ਕਿਨੈ ਨ ਪਾਇਓ
دُکھیۓ چلے روءِ --	ਦੁਖੀਏ ਚਲੇ ਰੋਇ ॥
نانک ندری پائیۓَ	ਨਾਨਕ ਨਦਰੀ ਪਾਈਐ
کرمِ پراپتِ ہوءِ --2--	ਕਰਮਿ ਪਰਾਪਤਿ ਹੋਇ ॥੨॥

[1] سلاحݨا-

ਪਉੜੀ ॥	پئُڑی --
ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥	اِستری پُرکھےَ اتِ نیہُ بہِ منّدُ پکائِیا --
ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥	دِسدا سبھُ کِچھُ چلسی میرے پّربھ بھائِیا --
ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥	کِءُ رہیۓ تھِرُ جگِ کو کڈھُ اُپائِیا --
ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥	گُر پُورے کی چاکری تھِرُ کنّدھُ سبائِیا --
ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥	نانک بکھسِ[1] مِلائِئنُ ہرِ نامِ سمائِیا --33-- | [1]بخشِ-
ਸਲੋਕ ਮਃ ੩ ॥	سلوک م: 3 --
ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥	مائِیا موہِ وِساریا گُر کا بھءُ ہیتُ اپارُ --
ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥	لوبھِ لہرِ سُدھِ مت گئی سچ ن لگےَ پیارُ --
ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥	گُرمُکھِ جِنا سبدُ من وسےَ درگہ موکھ دُیارُ --

نانک آپے میلِ لۓ آپے بکھسنٖہارُ[1] --1--	ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥
م: 4 --	ਮਃ ੪ ॥
نانک جِسُ بِنُ گھڑی ن جِیوݨا وِسرے سرےَ ن بِنّد --	ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
تِسُ سِءُ کِءُ من رُوسیۓَ جِسہِ ہماری چِنّد --2--	ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
م: 4 --	ਮਃ ੪ ॥
ساوݨُ آئِیا بھِمجھِما ہرِ گُرمُکھِ نامُ دھِیاءِ --	ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥
دُکھ بھُکھ کاڑا سبھُ چُکائِسی مِیہُ وُٹھا چھہبر لاءِ --	ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥
سبھ دھرتِ بھئی ہرِییاولی انّنُ جنّمِیا بوہل لاءِ --	ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥
ہرِ اچِنّتُ بُلاوےَ کِرپا کرِ ہرِ آپے پاوےَ تھاءِ --	ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥
ہرِ تِسہِ دھِیاوہُ سنّت جنہُ جُ انّتے لۓ چھڈاءِ --	ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥

1. بخشنہارُ۔

ہرِ کیرتِ بھگتِ انندُ ہے سدا سُکھُ وسے منِ آءِ --	----	ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥
جِنّہا گُرمُکھِ نامُ ارادھیا تِنا دُکھ بھُکھ لہِ جاءِ --	----	ਜਿਨ੍ਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥
جن نانکُ ترِپتےَ گاءِ گُݨ ہرِ درسنُ دیہُ سُبھاءِ --3--	----	ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥
پئُڑی --	----	ਪਉੜੀ ॥
گُر پُورے کی داتِ نِت دیوےَ چڑےَ سوائِیا --	----	ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥
تُسِ دیوےَ آپِ دئِیالُ ن چھپےَ چھپائِیا --	----	ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥
ہِردےَ کولُ پرگاسُ اُنمنِ لِو لائِیا --	----	ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥
جے کو کرے اُس دی رِیس سِرِ چھائی پائِیا --	----	ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥
نانک اپڑِ کوءِ ن سکئی پُورے ستگُر کی وڈِیائِیا --34--	----	ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥
سلوک م: 3 --	----	ਸਲੋਕ ਮਃ ੩ ॥

امرُ ویپرواہ ہے تِس نالِ سیانٹپ ن چلئی ن ہُجتِ[1] کرنٹی جاءِ -- | [1]حُجتِ-	Page# [1251]	ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥
آپُ چھوڈِ سرنٹاءِ پوے مَنِ لئے رجاءِ[1] -- | [1]رضاءِ-	----	ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥
گرُمُکھِ جم ڈنّڈُ ن لگئی ہئُمے وِچہُ جاءِ --	----	ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥
نانک سیوکُ سوئی آکھیۓ جِ سچِ رہے لِو لاءِ --1--	----	ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥
م: 3 --	----	ਮਃ ੩ ॥
داتِ جوتِ سبھ سُورتِ[1] تیری -- | [1]صُورتِ-	----	ਦਾਤਿ ਜੋਤਿ ਸਭ ਸੂਰਤਿ ਤੇਰੀ ॥
بہُت سِیانٹپ ہئُمے میری --	----	ਬਹੁਤੁ ਸਿਆਣਪ ਹਉਮੈ ਮੇਰੀ ॥
بہُ کرم کماوہِ لوبھِ موہِ وِیاپے ہئُمے کدے ن چُوکے پھیری --	----	ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥
نانک آپِ کراۓ کرتا جو تِس بھاوے سائی گل چنگیری --2--	----	ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥
پئُڑی م: 5 --	----	ਪਉੜੀ ਮਃ ੫ ॥
سچُ کھانٹا سچُ پینٹنا سچُ نامُ ادھارُ --	----	ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥

Shahmukhi	Notes	Gurmukhi
گُرِ پُورے میلائِیا پّربھُ دیوݨہارُ ـ ـ		ਗੁਰਿ ਪੂਰੇ ਮੇਲਾਇਆ ਪ੍ਰਭੁ ਦੇਵਣਹਾਰੁ ॥
بھاگُ پُورا تِن جاگِیا جپِیا نِرنّکارُ ـ ـ		ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥
سادھُو سنّگتِ لگِیا ترِیا سنّسارُ ـ ـ		ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥
نانک سِپھتِ[1] سلاہ[2] کرِ پّربھ کا جَیکارُ ـ ـ35ـ ـ	[1]صِفتِ ـ [2]سلاح ـ	ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥
سلوک م: 5 ـ ـ		ਸਲੋਕ ਮਃ ੫ ॥
سبھے جیء سمالِ اپݨی مِہر کرُ ـ ـ		ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
انّنُ پاݨی مُچُ اُپاءِ دُکھ دالدُ بھنّنِ ترُ ـ ـ		ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥
ارداسِ[1] سُݨی داتارِ ہوئی سِسٹِ ٹھرُ ـ ـ	[1]عرداس ـ	ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥
لیوہُ کنّٹھِ لگاءِ اپدا سبھ ہرُ ـ ـ		ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥
نانک نامُ دھِیاءِ پّربھ کا سپھلُ گھرُ ـ ـ1ـ ـ		ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

م: 5 --	----	ਮਃ ੫ ॥
وُٹھے میگھ سُہاونے ہُکمُ[1] کیتا کرتارِ -- | [1]حکم-	----	ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥
رِجکُ[1] اُپائِئون اگلا ٹھانڈھِ پئی سنّسارِ -- | [1]رِزق-	----	ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥
تنُ منُ ہریا ہوئیا سِمرت اگم اپار --	----	ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥
کرِ کرِپا پرّبھ آپݨی سچے سِرجݨہار --	----	ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥
کیتا لوڑہِ سو کرہِ نانک سد بلِہار --2--	----	ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥
پئُڑی --	----	ਪਉੜੀ ॥
وڈا آپِ اگنّم ہے وڈی وڈِیائی --	----	ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥
گُر سبدی ویکھِ وِگسِیا انّترِ سانْتِ آئی --	----	ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥
سبھُ آپے آپِ ورتدا آپے ہے بھائی --	----	ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥

آپِ ناتھُ سبھ نتھِیئنُ سبھ ہُکمِ[1] چلائی -- | [1]حُکمِ-	----	ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥
نانکُ ہرِ بھاوےَ سو کرے سبھ چلےَ رجائی[1] --36--1-- سُدھُ -- | [1]رضائِ-	----	ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥
راگُ سارنگ بانْی بھگتاں کی -- کبِیر جی --	----	ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
کہا نر گربسِ تھوری بات --	----	ਕਹਾ ਨਰ ਗਰਬਸਿ ਥੋਰੀ ਬਾਤ ॥
من دس ناجُ ٹکا چارِ گانْٹھی اَینْڈَو ٹیڈھَو جاتُ --1-- رہاءُ --	----	ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
بہُتُ پرتاپُ گانْءُ سءُ پاۓ دُءِ لکھ ٹکا برات --	----	ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
دِوس چارِ کی کرہُ ساہِبی[1] جَیسے بن ہر پات --1-- | [1]صاحِبی-	----	ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
نا کوئُو لے آئِیو اِہُ دھنُ نا کوئُو لے جاتُ --	----	ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
راون ہُون تے ادھِک چھترّپتِ کھِن مہِ گۓ بِلات --2--	----	ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥

ہرِ کے سنّت سدا تھِرُ پُوجہُ جو ہرِ نامُ جپات --	----	ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
جِن کءُ کِرپا کرت ہےَ گوبِدُ تے ستسنّگِ مِلات --3--	Page# [1252]	ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
مات پِتا بنِتا سُت سنّپتِ انّتِ ن چلت سنّگات --	----	ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
کہت کبِیرُ رام بھجُ بئُرے جنمُ اکارتھ جات --4--1--	----	ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥
راجاسّرم مِتِ نہی جانی تیری --	----	ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥
تیرے سنّتن کی ہءُ چیری --1-- رہاءُ --	----	ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
ہستو جاءِ سُ رووتُ آوےَ رووتُ جاءِ سُ ہسےَ --	----	ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
بستو ہوءِ ہوءِ سو[1] اُوجرُ اُوجرُ ہوءِ سُ بسےَ --1-- | [1]سو-	----	ਬਸਤੋ ਹੋਇ ਹੋਇ ਸੁੋ ਊਜਰੁ ਊਜਰੁ ਹੋਇ ਸੁ ਬਸੈ ॥੧॥
جل تے تھل کرِ تھل تے کُویا کُوپ تے میرُ کراوےَ --	----	ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
دھرتی تے آکاسِ چڈھاوےَ چڈھے آکاسِ گِراوےَ --2--	----	ਧਰਤੀ ਤੇ ਆਕਾਸਿ ਚਢਾਵੈ ਚਢੇ ਆਕਾਸਿ ਗਿਰਾਵੈ ॥੨॥

بھیکھاری تے راجُ کراوےَ راجا تے بھیکھاری --	----	ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
کھل مُورکھ تے پنّڈِتُ کرِبو پنّڈِت تے مُگدھاری --3--	----	ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ناری تے جو پُرکھُ کراوےَ پُرکھن تے جو ناری --	----	ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
کہُ کبِیر سادھُو کو پّرِیتمُ تِسُ مُورتِ بلِہاری --4--2--	----	ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥
سارنّگ باݨی نامدےءُ جی کی --	----	ਸਾਰੰਗ ਬਾਣੀ ਨਾਮਦੇਉ ਜੀ ਕੀ ॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کائیں رے من بِکھیا بن جاءِ --	----	ਕਾਏਂ ਰੇ ਮਨ ਬਿਖਿਆ ਬਨ ਜਾਇ ॥
بھُولَو رے ٹھگمُوری کھاءِ --1-- رہاءُ --	----	ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥
جَیسے مِینُ پانی مہِ رہےَ --	----	ਜੈਸੇ ਮੀਨੁ ਪਾਨੀ ਮਹਿ ਰਹੈ ॥
کال جال کی سُدھِ نہی لہےَ --	----	ਕਾਲ ਜਾਲ ਕੀ ਸੁਧਿ ਨਹੀ ਲਹੈ ॥
جِہبا سُیادی لِیلِت لوہ --	----	ਜਿਹਬਾ ਸੁਆਦੀ ਲੀਲਿਤ ਲੋਹ ॥
اَیسے کنِک کامنی بادھِئو موہ --1--	----	ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥
جِءُ مدھُ ماکھی سنّچےَ اپار --	----	ਜਿਉ ਮਧੁ ਮਾਖੀ ਸੰਚੈ ਅਪਾਰ ॥
مدھُ لینو مُکھِ دِینی چھارُ --	----	ਮਧੁ ਲੀਨੋ ਮੁਖਿ ਦੀਨੀ ਛਾਰੁ ॥
گئُو باچھ کءُ سنّچےَ کھِیرُ --	----	ਗਊ ਬਾਛ ਕਉ ਸੰਚੈ ਖੀਰੁ ॥

گلا باندھِ دُہِ لےءِ اہیرُ --2--	----	ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥
مائِیا کارنِ سّرمُ اتِ کرے --	----	ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥
سو مائِیا لے گاڈے دھرے --	----	ਸੋ ਮਾਇਆ ਲੈ ਗਾਡੈ ਧਰੈ ॥
اتِ سنّچے سمجھے نہی مُوڑھ --	----	ਅਤਿ ਸੰਚੈ ਸਮਝੈ ਨਹੀ ਮੂੜ੍ਹ ॥
دھنُ دھرتی تنُ ہوءِ گئِئو دھُوڑِ --3--	----	ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥
کام کّرودھ ترِسنا اتِ جرے --	----	ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥
سادھسنّگتِ کبہُو نہی کرے --	----	ਸਾਧਸੰਗਤਿ ਕਬਹੂ ਨਹੀ ਕਰੈ ॥
کہت نامدےءُ تا چی آنھِ --	----	ਕਹਤ ਨਾਮਦੇਉ ਤਾ ਚੀ ਆਣਿ ॥
نِربھے ہوءِ بھجیِۓ بھگوان --4--1--	----	ਨਿਰਭੈ ਹੋਇ ਭਜੀਐ ਭਗਵਾਨ ॥੪॥੧॥
بدہُ کی ن ہوڈ مادھءُ مو سِءُ --	----	ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
ٹھاکُر تے جنُ جن تے ٹھاکُرُ کھیلُ پرِئو ہے تو سِءُ --1-- رہاءُ --	----	ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
آپن دےءُ دیہُرا آپن آپ لگاوے پُوجا --	----	ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥
جل تے ترنّگ ترنّگ تے ہے جلُ کہن سُنن کءُ دُوجا --1--	----	ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥
آپِہ گاوے آپِہ ناچے آپِ بجاوے تُورا --	----	ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥

کہت نامدےءُ تُوںَ میرو ٹھاکرُ
جنُ اُورا تُوںَ پُورا --2--2--

ਕਹਤ ਨਾਮਦੇਉ ਤੂੰ ਮੇਰੋ ਠਾਕੁਰੁ
ਜਨੁ ਊਰਾ ਤੂੰ ਪੂਰਾ ॥੨॥੨॥

داس انِنّ میرو نِج رُوپ --

ਦਾਸ ਅਨਿੰਨ ਮੇਰੋ ਨਿਜ ਰੂਪ ॥

درسن نِمکھ تاپ ترَئی موچن
پرست مُکتِ کرت گرِہ کُوپ --1-- رہاءُ --

ਦਰਸਨ ਨਿਮਖ ਤਾਪ ਤ੍ਰਈ ਮੋਚਨ
ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥

میری بانْدھی بھگتُ چھڈاوےَ
بانْدھےَ بھگتُ ن چھُوٹےَ موہِ --

ਮੇਰੀ ਬਾਂਧੀ ਭਗਤੁ ਛਡਾਵੈ
ਬਾਂਧੈ ਭਗਤੁ ਨ ਛੂਟੈ ਮੋਹਿ ॥

ایک سمےَ مو کءُ گہِ بانْدھےَ
تءُ پھُنِ مو پےَ جبابُ ن ہوءِ --1--

ਏਕ ਸਮੈ ਮੋ ਕਉ ਗਹਿ ਬਾਂਧੈ
ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥

Page# [1253]

مےَ گُن بنّدھ سگل کی جیونِ
میری جیونِ میرے داس --

ਮੈ ਗੁਨ ਬੰਧ ਸਗਲ ਕੀ ਜੀਵਨਿ
ਮੇਰੀ ਜੀਵਨਿ ਮੇਰੇ ਦਾਸ ॥

نامدیو جا کے جیءَ اَیسی
تَیسو تا کےَ پرّیم پرّگاس --2--3--

ਨਾਮਦੇਵ ਜਾ ਕੇ ਜੀਅ ਐਸੀ
ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

سارنّگ --

ਸਾਰੰਗ ॥

ੴ ستِگُر پرّسادِ --

ੴ ਸਤਿਗੁਰ ਪ੍ਰਸਾਦਿ ॥

تےَ نر کیا پُرانُ سُن کینا --

ਤੈ ਨਰ ਕਿਆ ਪੁਰਾਣੁ ਸੁਨਿ ਕੀਨਾ ॥

اَنپاونی بھگتِ نہی اُپجی
بھُوکھےَ دانُ ن دِینا --1-- رہاءُ --

ਅਨਪਾਵਨੀ ਭਗਤਿ ਨਹੀ ਉਪਜੀ
ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥

کامُ ن بِسرِئو کّرودھُ ن بِسرِئو لوبھُ ن چھوُٹِئو دیوا --	----	ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥
پر نِنّدا مُکھ تے نہی چھوُٹی نِپھل بھئی سبھ سیوا --1--	----	ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥
باٹ پارِ گھرُ موُسِ بِرانو پیٹُ بھرےَ اپّرادھی --	----	ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥
جِہِ پرلوک جاءِ اپکیرتِ سوئی ابِدیا سادھی --2--	----	ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥
ہِنّسا تءُ من تے نہی چھوُٹی جیء دئِیا نہی پالی --	----	ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥
پرماننّد سادھسنّگتِ مِلِ کتھا پُنِیت ن چالی --3--1--6--	----	ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥
چھاڈِ من ہرِ بِمُکھن کو سنّگُ --	----	ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
سارنّگ مہلا[1] 5 سُوراس -- | [1]محلا-	----	ਸਾਰੰਗ ਮਹਲਾ ੫ ਸੂਰਦਾਸ ॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہرِ کے سنّگ بسے ہرِ لوک --	----	ਹਰਿ ਕੇ ਸੰਗ ਬਸੇ ਹਰਿ ਲੋਕ ॥
تنُ منُ ارپِ سربسُ سبھُ ارپِئو اند سہج دھُنِ جھوک --1-- رہاءُ --	----	ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥

درسنُ پیکھِ بھئے نِربِکھئی
پاۓ ہےَ سگلے تھوک --

ਦਰਸਨੁ ਪੇਖਿ ਭਏ ਨਿਰਬਿਖਈ
ਪਾਏ ਹੈ ਸਗਲੇ ਥੋਕ ॥

آن بستُ سِءُ کاجُ ن کچھُوۓ
سُندر بدن الوک --1--

ਆਨ ਬਸਤੁ ਸਿਉ ਕਾਜੁ ਨ ਕਛੂਐ
ਸੁੰਦਰ ਬਦਨ ਅਲੋਕ ॥੧॥

سِیام سُنّدر تجِ آن جُ چاہت
جِءُ کُسٹی تنِ جوک --

ਸਿਆਮ ਸੁੰਦਰ ਤਜਿ ਆਨ ਜੁ ਚਾਹਤ
ਜਿਉ ਕੁਸਟੀ ਤਨਿ ਜੋਕ ॥

سُورداس منُ پّربھِ ہتھِ لینو
دِینو اِہُ پرلوک --2--1--8--

ਸੂਰਦਾਸ ਮਨੁ ਪ੍ਰਭਿ ਹਥਿ ਲੀਨੋ
ਦੀਨੋ ਇਹੁ ਪਰਲੋਕ ॥੨॥੧॥੮॥

سارنّگ کبیر جیءُ --

ਸਾਰੰਗ ਕਬੀਰ ਜੀਉ ॥

ੴ ستِگُر پّرسادِ --

ੴ ਸਤਿਗੁਰ ਪ੍ਰਸਾਦਿ ॥

ہرِ بِنُ کئُنُ سہائی من کا --

ਹਰਿ ਬਿਨੁ ਕਉਨੁ ਸਹਾਈ ਮਨ ਕਾ ॥

مات پِتا بھائی سُت بنِتا
ہِتُ لاگو سبھ پھن کا --1-- رہاءُ --

ਮਾਤ ਪਿਤਾ ਭਾਈ ਸੁਤ ਬਨਿਤਾ
ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥

آگے کءُ کِچھُ تُلہا باندھہُ
کِیا بھرواسا دھن کا --

ਆਗੇ ਕਉ ਕਿਛੁ ਤੁਲਹਾ ਬਾਂਧਹੁ
ਕਿਆ ਭਰਵਾਸਾ ਧਨ ਕਾ ॥

کہا بِساسا اِس بھانڈے کا
اِتنکُ لاگے ٹھنکا --1--

ਕਹਾ ਬਿਸਾਸਾ ਇਸ ਭਾਂਡੇ ਕਾ
ਇਤਨਕੁ ਲਾਗੈ ਠਨਕਾ ॥੧॥

سگل دھرم پُنّن پھل پاوہُ
دھُورِ بانْچھہُ سبھ جن کا --

ਸਗਲ ਧਰਮ ਪੁੰਨ ਫਲ ਪਾਵਹੁ
ਧੂਰਿ ਬਾਂਛਹੁ ਸਭ ਜਨ ਕਾ ॥

کہےَ کبیرُ سُنہُ رے سنّتہُ اِہُ منُ اُڈن پنّکھیرُو بن کا --9--1--2--	----	ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
راگُ ملار چئُپدے مہلا[1] 1 گھرُ 1 | [1]محلا-	----	ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧
ੴ ستِنامُ کرتا پُرکھُ نِربھءُ نِرۄَیرُ اکال مُورتِ اجُونی سَیبھنّ گُرپ٘رسادِ --	Page# [1254]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
کھاݨاپیِݨا ہسݨا سئُݨا وِسرِ گئِیا ہےَ مرݨا --	----	ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
کھسمُ[1] وِسارِ کھُیاری[2] کیِنی دھ٘رِگُ جیِوݨُ نہی رہݨا --1-- | [1]خصمُ- [2]خُیاری-	----	ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥
پ٘راݨی ایکو نامُ دھِیاوہُ --	----	ਪ੍ਰਾਣੀ ਏਕੋ ਨਾਮੁ ਧਿਆਵਹੁ ॥
اپنی پتِ سیتی گھرِ جاوہُ --1-- رہاءُ --	----	ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥
تُدھنو سیوہِ تُجھُ کِیا دیوہِ مانّگہِ لیوہِ رہہِ نہی --	----	ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥
تُو داتا جیِیا سبھنا کا جیِیا انّدرِ جیءُ تُہی --2--	----	ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥
گُرمُکھِ دھِیاوہِ سِ انّم٘رِتُ پاوہِ سیئی سُوچے ہوہی --	----	ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥

اِہنِس نامُ جپہُ رے پرّانٹی مَیلے سچھے ہوہی --3--	----	ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥
جیہی رُتِ کائِیا سُکھُ تیہا تیہو جیہی دیہی --	----	ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥
نانک رُتِ سُہاوی سائی بِنُ ناوے رُتِ کیہی --4--1--	----	ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥
ملار مہلا[1] 1 -- | محلا[1]-	----	ਮਲਾਰ ਮਹਲਾ ੧ ॥
کرءُ بِنءُ گُر اپنے پرّیتم ہرِ ورُ آنِ مِلاوے --	----	ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥
سُنِ گھن گھور سِیتلُ منُ مورا لال رتی گُنٹ گاوے --1--	----	ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥
برسُ گھنا میرا منُ بھینا --	----	ਬਰਸੁ ਘਨਾ ਮੇਰਾ ਮਨੁ ਭੀਨਾ ॥
انمرِت بُوند سُہانی ہِیئرے گُرِ موہی منُ ہرِ رس لینا --1-- رہاءُ --	----	ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥
سہجِ سُکھی ور کامنِ پیاری جِسُ گُر بچنی منُ مانِیا --	----	ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥
ہرِ ورِ نارِ بھئی سوہاگنِ منِ تنِ پریم سُکھانِیا --2--	----	ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

اوگنڑ تیاگِ بھئی بَیراگنِ استھِرُ ورُ سوہاگُ ہری --	----	ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥
سوگُ وِجوگُ تِسُ کدے ن وِیاپے ہرِ پرّبھِ اپنڑی کِرپا کری --3--	----	ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥
آونڑ جانڑُ نہی منُ نِہچلُ پُورے گُر کی اوٹ گہی --	----	ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥
نانک رام نامُ جپِ گُرمُکھِ دھنُ سوہاگنڑِ سچُ سہی[1] --4--2-- |	----	ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥
[1]صہی-		
ملار مہلا[1] 1 -- | [1]محلا-	----	ਮਲਾਰ ਮਹਲਾ ੧ ॥
ساچی سُرتِ نامِ نہی ترِپتے ہئُمےَ کرت گوائیا --	----	ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥
پر دھن پر ناری رتُ نِنّدا بِکھُ کھائی دُکھُ پائیا --	----	ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥
سبدُ چِینِ بھےَ کپٹ ن چھُوٹے منِ مُکھِ مائِیا مائِیا --	Page# [1255]	ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥
اجگرِ بھارِ لدے اتِ بھاری مرِ جنمے جنمُ گوائیا --1--	----	ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥੧॥
منِ بھاوے سبدُ سُہائیا --	----	ਮਨਿ ਭਾਵੈ ਸਬਦੁ ਸੁਹਾਇਆ ॥

بھَرمِ بھَرمِ جونِ بھیکھ بہُ کینٖے گُرِ راکھے سچُ پائِیا --1-- رہاءُ --	-----	ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨੑੇ ਗੁਰਿ ਰਾਖੇ ਸਚੁ ਪਾਇਆ ॥੧॥ ਰਹਾਉ ॥
ترِتھِ تیجُ نِوارِ ن نّہاتے ہرِ کا نامُ ن بھائِیا --	-----	ਤਰਿਥਿ ਤੇਜੁ ਨਿਵਾਰਿ ਨ ਨੑਾਤੇ ਹਰਿ ਕਾ ਨਾਮੁ ਨ ਭਾਇਆ ॥
رتن پدارتھُ پرہرِ تیاگِیا جت کو تت ہی آئِیا --	-----	ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥
بِسٹا کیٹ بھئے اُت ہی تے اُت ہی ماہِ سمائِیا --	-----	ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥
ادھِک سُیاد روگ ادھکائی بِنُ گُر سہج ن پائِیا --2--	-----	ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ ॥੨॥
سیوا سُرتِ رہسِ گُنٖ گاوا گُرمُکھِ گیانُ بیچارا --	-----	ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥
کھوجی اُپجے بادی بِنسے ہءُ بلِ بلِ گُر کرتارا --	-----	ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ہم نیچ ہوتے[1] ہینٖمتِ جھُوٹھے تُو سبدِ سوارنٖہارا -- | [1]ہوتے	-----	ਹਮ ਨੀਚ ਹੋੁਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥
آتم چینِ تہا تُو تارنٖ سچُ تارے تارنٖہارا --3--	-----	ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥

بَیس سُتھانِ کہاں گُݨ تیرے کِیا کِیا کتھءُ اپارا ۔۔	----	ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥
الکھُ ن لکھیٔےَ اگمُ اجونی تُوںّ ناتھاں ناتھݨہارا ۔۔	----	ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥
کِسُ پہِ دیکھِ کہءُ تُو کَیسا سبھِ جاچک تُو داتارا ۔۔	----	ਕਿਸੁ ਪਹਿ ਦੇਖਿ ਕਹਉ ਤੂ ਕੈਸਾ ਸਭਿ ਜਾਚਕ ਤੂ ਦਾਤਾਰਾ ॥
بھگتِہینُ نانکُ درِ دیکھُ اِکُ نامُ ملےَ اُرِ دھارا ۔۔4۔۔3۔۔	----	ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥
ملار مہلا[1] 1 ۔۔ | [1]محلا۔	----	ਮਲਾਰ ਮਹਲਾ ੧ ॥
جِن دھن پِر کا سادُ ن جانِیا سا بِلکھ بدن کُملانی ۔۔	----	ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥
بھئی نِراسی کرم کی پھاسی بِنُ گُر بھرمِ بھُلانی ۔۔1۔۔	----	ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥
برسُ گھنا میرا پِرُ گھرِ آئِیا ۔۔	----	ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥
بلِ جاواں گُر اپنے پرِّیتم جِن ہرِ پرّبھُ آݨِ مِلائِیا ۔۔1۔۔ رہاءُ ۔۔	----	ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥
نئُتن پرّیِت سدا ٹھاکُر سِءُ اندِنُ بھگتِ سُہاوی ۔۔	----	ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥

مُکت بھئے گُر درسُ دِکھائِیا جُگِ جُگِ بھگتِ سُبھاوی --2--	----	ਮੁਕਤਿ ਭਏ ਗੁਰ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥
ہم تھارے تِربھوݨ جگُ تُمرا تُو میرا ہءُ تیرا --	----	ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥
ستِگُرِ مِلئِۓ نِرنّجنُ پائِیا بہُرِ ن بھوجلِ پھیرا --3--	----	ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥
اپُنے پِر ہرِ دیکھِ وِگاسی تءُ دھن ساچُ سِیگارو --	----	ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥
اکُل نِرنّجن سِءُ سچِ ساچی گُرمتِ نامُ ادھارو --4--	----	ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥
مُکتِ بھئی بنّدھن گُرِ کھوٗلّھے سبدِ سُرتِ پتِ پائی --	----	ਮੁਕਤਿ ਭਈ ਬੰਧਨ ਗੁਰਿ ਖੋਲੑੇ ਸਬਦਿ ਸੁਰਤਿ ਪਤਿ ਪਾਈ ॥
نانک رام نامُ رِد انّترِ گُرمُکھِ میلِ مِلائی --5--4--	----	ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥
مہلا[1] 1 ملار -- | محلا[1]	----	ਮਹਲਾ ੧ ਮਲਾਰ ॥
پر دارا پر دھنُ پر لوبھا ہئُمےَ بِکھےَ بِکار --	----	ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥
دُسٹ بھاءُ تجِ نِنّد پرائی کامُ کرودھُ چنّڈار --1--	----	ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥

مہل [1] مہِ بَیٹھے اگم اپار -- | محل[1]-	----	ਮਹਲ ਮਹਿ ਬੈਠੇ ਅਗਮ ਅਪਾਰ ॥
بھیترِ انّمرِتُ سوئی جنُ پاوے جِسُ گُر کا سبدُ رتنُ آچار --1-- رہاءُ --	----	ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥
دُکھ سُکھ دوئُو سم کرِ جانے بُرا بھلا سنّسار --	----	ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥
سُدھِ بُدھِ سُرتِ نامِ ہرِ پائیئےَ ستسنّگتِ گُرپیار --2--	Page# [1256]	ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
اہِنِس لاہا ہرِ نامُ پراپتِ گُرُ داتا دیوݨہارُ --	----	ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥
گُرمُکھِ سِکھ سوئی جنُ پاۓ جِس نو ندرِ کرے کرتارُ --3--	----	ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
کائِیا مہلُ [1] منّدرُ گھرُ ہرِ کا تِسُ مہِ راکھی جوتِ اپار -- | محلُ[1]-	----	ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥
نانک گُرمُکھِ مہلِ [1] بُلائیئےَ ہرِ میلے میلݨہار --4--5-- | محلِ[1]-	----	ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
ملار مہلا [1] 1 گھرُ 2 | محلا[1]-	----	ਮਲਾਰ ਮਹਲਾ ੧ ਘਰੁ ੨
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
پوݨے پاݨی جاݨے جاتِ [1] -- | ذاتِ[1]-	----	ਪਵਣੈ ਪਾਣੀ ਜਾਣੈ ਜਾਤਿ ॥
کائِیا اگنِ کرے نِبھرانّتِ --	----	ਕਾਇਆ ਅਗਨਿ ਕਰੇ ਨਿਭਰਾਂਤਿ ॥

جنمّہِ جیء جاݨےَ جے تھاءُ --	----	ਜੰਮਹਿ ਜੀਅ ਜਾਣੈ ਜੇ ਥਾਉ ॥
سُرتا پنّڈِتُ تا کا ناءُ --1--	----	ਸੁਰਤਾ ਪੰਡਿਤੁ ਤਾ ਕਾ ਨਾਉ ॥੧॥
گُݨ گوبِنّد ن جاݨیِئہِ ماءِ --	----	ਗੁਣ ਗੋਬਿੰਦ ਨ ਜਾਣੀਅਹਿ ਮਾਇ ॥
انڈِیٹھا کِچھُ کہݨُ ن جاءِ --	----	ਅਣਡੀਠਾ ਕਿਛੁ ਕਹਣੁ ਨ ਜਾਇ ॥
کِیا کرِ آکھِ وکھاݨیِئےَ ماءِ --1-- رہاءُ --	----	ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
اُوپرِ درِ اسمانِ پئِیالِ --	----	ਊਪਰਿ ਦਰਿ ਅਸਮਾਨਿ ਪਇਆਲਿ ॥
کِءُ کرِ کہِیئےَ دیہُ وِیچارِ --	----	ਕਿਉ ਕਰਿ ਕਹੀਐ ਦੇਹੁ ਵੀਚਾਰਿ ॥
بِنُ جِہوا جو جپےَ ہِیاءِ --	----	ਬਿਨੁ ਜਿਹਵਾ ਜੋ ਜਪੈ ਹਿਆਇ ॥
کوئی جاݨےَ کَیسا ناءُ --2--	----	ਕੋਈ ਜਾਣੈ ਕੈਸਾ ਨਾਉ ॥੨॥
کتھنی بدنی رہےَ نِبھرانْتِ --	----	ਕਥਨੀ ਬਦਨੀ ਰਹੈ ਨਿਭਰਾਂਤਿ ॥
سو بُوجھےَ ہووےَ جِسُ داتِ --	----	ਸੋ ਬੂਝੈ ਹੋਵੈ ਜਿਸੁ ਦਾਤਿ ॥
اہِنِسِ انّترِ رہےَ لِو لاءِ --	----	ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥
سوئی پُرکھُ جِ سچِ سماءِ --3--	----	ਸੋਈ ਪੁਰਖੁ ਜਿ ਸਚਿ ਸਮਾਇ ॥੩॥
جاتِ[1] کُلِینُ سیوکُ جے ہوءِ -- | [1]زاتِ-	----	ਜਾਤਿ ਕੁਲੀਨੁ ਸੇਵਕੁ ਜੇ ਹੋਇ ॥
تا کا کہݨا کہہُ ن کوءِ --	----	ਤਾ ਕਾ ਕਹਣਾ ਕਹਹੁ ਨ ਕੋਇ ॥
وِچِ سناتِیں سیوکُ ہوءِ --	----	ਵਿਚਿ ਸਨਾਤੀ ਸੇਵਕੁ ਹੋਇ ॥
نانک پݨّہِیا پہِرےَ سوءِ --4--1--6--	----	ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥
ملار مہلا[1] 1 -- | [1]محلا-	----	ਮਲਾਰ ਮਹਲਾ ੧ ॥
دُکھُ وِچھوڑا اِکُ دُکھُ بھُوکھ --	----	ਦੁਖੁ ਵੇਛੋੜਾ ਇਕੁ ਦੁਖੁ ਭੂਖ ॥

اِکُ دُکھُ سکتوار جمدُوت --	----	ਇਕੁ ਦੁਖੁ ਸਕਤਵਾਰ ਜਮਦੂਤ ॥
اِکُ دُکھُ روگُ لگےَ تنِ دھاءِ --	----	ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥
وَید ن بھولے دارُو لاءِ --1--	----	ਵੈਦ ਨ ਭੋਲੇ ਦਾਰੂ ਲਾਇ ॥੧॥
وَید ن بھولے دارُو لاءِ --	----	ਵੈਦ ਨ ਭੋਲੇ ਦਾਰੂ ਲਾਇ ॥
دردُ ہووےَ دُکھُ رہےَ سرِیر --	----	ਦਰਦੁ ਹੋਵੈ ਦੁਖੁ ਰਹੈ ਸਰੀਰ ॥
اَیسا دارُو لگےَ ن بِیر --1-- رہاءُ --	----	ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
کھسمُ[1] وِسارِ کیِئے رس بھوگ -- | [1]خصمُ-	----	ਖਸਮੁ ਵਿਸਾਰਿ ਕੀਏ ਰਸ ਭੋਗ ॥
تاں تنِ اُٹھِ کھلوئے روگ --	----	ਤਾਂ ਤਨਿ ਉਠਿ ਖਲੋਏ ਰੋਗ ॥
من انّدھے کءُ ملےَ سجاءِ[1] -- | [1]سزاءِ-	----	ਮਨ ਅੰਧੇ ਕਉ ਮਿਲੈ ਸਜਾਇ ॥
وَید ن بھولے دارُو لاءِ --2--	----	ਵੈਦ ਨ ਭੋਲੇ ਦਾਰੂ ਲਾਇ ॥੨॥
چنّدن کا پھلُ چنّدن واسُ --	----	ਚੰਦਨ ਕਾ ਫਲੁ ਚੰਦਨ ਵਾਸੁ ॥
مانُس کا پھلُ گھٹ مہِ ساسُ --	----	ਮਾਣਸੁ ਕਾ ਫਲੁ ਘਟ ਮਹਿ ਸਾਸੁ ॥
ساسِ گئِۓَ کائِیا ڈھلِ پاءِ --	----	ਸਾਸਿ ਗਇਐ ਕਾਇਆ ਢਲਿ ਪਾਇ ॥
تا کے پاچھےَ کوءِ ن کھاءِ --3--	----	ਤਾ ਕੇ ਪਾਛੈ ਕੋਇ ਨ ਖਾਇ ॥੩॥
کنّچن کائِیا نِرمل ہنّسُ --	----	ਕੰਚਨ ਕਾਇਆ ਨਿਰਮਲ ਹੰਸੁ ॥
جِسُ مہِ نامُ نِرنّجن انّسُ --	----	ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥
دُوکھ روگ سبھِ گئِیا گواءِ --	----	ਦੂਖ ਰੋਗ ਸਭਿ ਗਇਆ ਗਵਾਇ ॥
نانک چھوٹسِ ساچےَ ناءِ --7--2--4--	----	ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥

ملار مہلا[1] 1 ـــ | [1]محلا۔	----	ਮਲਾਰ ਮਹਲਾ ੧ ॥
دُکھ مہُرا مارنؓ ہرِ نامُ ـــ	----	ਦੁਖ ਮਹੁਰਾ ਮਾਰਣ ਹਰਿ ਨਾਮੁ ॥
سِلا سنّتوکھ پِیسنؓ ہتھِ دانُ ـــ	----	ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
نِت نِت لیہُ ن چھیجےَ دیہ ـــ	----	ਨਿਤ ਨਿਤ ਲੇਹੁ ਨ ਛੀਜੈ ਦੇਹ ॥
انّت کالِ جمُ مارےَ ٹھیہ ـــ1ـــ	Page# [1257]	ਅੰਤ ਕਾਲਿ ਜਮੁ ਮਾਰੈ ਠੇਹ ॥੧॥
اَیسا دارُو کھاہِ گوار ـــ	----	ਐਸਾ ਦਾਰੂ ਖਾਹਿ ਗਵਾਰ ॥
جِتُ کھادھےَ تیرے جاہِ وِکار ـــ1ـــ رہاءُ ـــ	----	ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥
راجُ مالُ جوبنُ سبھُ چھانْو ـــ	----	ਰਾਜੁ ਮਾਲੁ ਜੋਬਨੁ ਸਭੁ ਛਾਂਵ ॥
رتھِ پھِرنّدےَ دِیسہِ تھاو ـــ	----	ਰਥਿ ਫਿਰੰਦੈ ਦੀਸਹਿ ਥਾਵ ॥
دیہ ن ناءُ ن ہووےَ جاتِ[1] ـــ | [1]ذاتِ۔	----	ਦੇਹ ਨ ਨਾਉ ਨ ਹੋਵੈ ਜਾਤਿ ॥
اوتھےَ دِہُ اَیتھےَ سبھ راتِ ـــ2ـــ	----	ਓਥੈ ਦਿਹੁ ਐਥੈ ਸਭ ਰਾਤਿ ॥੨॥
ساد کرِ سمدھاں ترِسنا گھِءُ تیلُ ـــ	----	ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥
کامُ کروُدھُ اگنی سِءُ میلُ ـــ	----	ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥
ہوم جگ ارُ پاٹھ پُرانؓ ـــ	----	ਹੋਮ ਜਗ ਅਰੁ ਪਾਠ ਪੁਰਾਣ ॥
جو تِسُ بھاوےَ سو پروانؓ ـــ3ـــ	----	ਜੋ ਤਿਸੁ ਭਾਵੈ ਸੋ ਪਰਵਾਣ ॥੩॥
تپُ کا گدُ تیرا نامُ نِسانُ[1] ـــ | [1]نِشانُ۔	----	ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥
جِن کءُ لِکھیا اِہُ نِدھانُ ـــ	----	ਜਿਨ ਕਉ ਲਿਖਿਆ ਇਹੁ ਨਿਧਾਨੁ ॥
سے دھنونّت دِسہِ گھرِ جاءِ ـــ	----	ਸੇ ਧਨਵੰਤ ਦਿਸਹਿ ਘਰਿ ਜਾਇ ॥

نانک جننی دھنّنی ماءِ --4--3--8--	----	ਨਾਨਕ ਜਨਨੀ ਧੰਨੀ ਮਾਇ ॥੪॥੩॥੮॥
ملار مہلا[1] 1 -- | محلا[1]-	----	ਮਲਾਰ ਮਹਲਾ ੧ ॥
باگے کاپڑ بولے بَینڑ --	----	ਬਾਗੇ ਕਾਪੜ ਬੋਲੈ ਬੈਣ ॥
لنّما نکُ کالے تیرے نَینڑ --	----	ਲੰਮਾ ਨਕੁ ਕਾਲੇ ਤੇਰੇ ਨੈਣ ॥
کبھوںّ ساہِبُ[1] دیکھِیا بھَینڑ --1-- | صاحِبُ[1]-	----	ਕਬਹੂੰ ਸਾਹਿਬੁ ਦੇਖਿਆ ਭੈਣ ॥੧॥
اُوڈاں اُوڈِ چڑاں اسمانِ --	----	ਊਡਾਂ ਊਡਿ ਚੜਾਂ ਅਸਮਾਨਿ ॥
ساہِب[1] سنمّرِتھ تیرے تانڑِ -- | صاحِب[1]-	----	ਸਾਹਿਬ ਸੰਮ੍ਰਿਥ ਤੇਰੈ ਤਾਣਿ ॥
جلِ تھلِ ڈُونگرِ دیکھاں تیر --	----	ਜਲਿ ਥਲਿ ਡੂੰਗਰਿ ਦੇਖਾਂ ਤੀਰ ॥
تھان تھننترِ ساہِبُ[1] بِیر --2-- | صاحِبُ[1]-	----	ਥਾਨ ਥਨੰਤਰਿ ਸਾਹਿਬੁ ਬੀਰ ॥੨॥
جِنِ تنُ ساجِ دِیۓ نالِ کھنّبھ --	----	ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥
اتِ ترِسنا اُڈنَے کی ڈنّجھ --	----	ਅਤਿ ਤ੍ਰਿਸਨਾ ਉਡਣੈ ਕੀ ਡੰਝ ॥
ندرِ کرے تاں بنّدھاں دھِیر --	----	ਨਦਰਿ ਕਰੇ ਤਾਂ ਬੰਧਾਂ ਧੀਰ ॥
جِءُ ویکھالے تِءُ ویکھاں بِیر --3--	----	ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥
ن اِہُ تنُ جائِگا ن جاگے کھنّبھ --	----	ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥
پئُنڑَے پانڑی اگنی کا سنبنّدھ --	----	ਪਉਣੈ ਪਾਣੀ ਅਗਨੀ ਕਾ ਸਨਬੰਧ ॥
نانک کرمُ ہووَے جپیۓ کرِ گُرُ پیِرُ --	----	ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥
سچِ سماوے ایہُ سرِیرُ --4--4--9--	----	ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥
ملار مہلا[1] 3 چئُپدے گھرُ 1 | محلا[1]-	----	ਮਲਾਰ ਮਹਲਾ ੩ ਚਉਪਦੇ ਘਰੁ ੧

ੴ سَتِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
نِرنّّکارُ آکارُ ہےَ آپے آپے بھرمِ بھُلاۓ ۔۔	----	ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥
کرِ کرِ کرتا آپے وکھےَ جِتُ بھاوےَ تِتُ لاۓ ۔۔	----	ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥
سیوک کءُ ایہا وڈِیائی جا کءُ ہُکمُ[1] مناۓ ۔۔1۔۔ | [1]حُکم۔	----	ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥
آپݨا بھاݨا آپے جاݨےَ گُر کرِپا تے لہِیۓَ ۔۔	----	ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥
ایہا سکتِ سِوےَ گھرِ آوےَ جِیودِیا مرِ رہِیۓَ ۔۔1۔۔ رہاءُ ۔۔	----	ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥
وید پڑھےَ پڑِ وادُ وکھاݨےَ بّرہما بِسنُ مہیسا ۔۔	----	ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥
ایہ تّرِگُݨ مائِیا جِنِ جگتُ بھُلائِیا جنم مرن کا سہسا ۔۔	----	ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਨ ਕਾ ਸਹਸਾ ॥
گُر پرسادی ایکو جاݨےَ چُوکےَ منہُ انّدیسا ۔۔2۔۔	----	ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥
ہم دِین مُورکھ اوِیچاری تُم چِنّتا کرہُ ہماری ۔۔	----	ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥

ہوہُ دئِیال کرِ داسُ داسا کا سیوا کری تُماری ـ ـ	----	ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥
ایکُ نِدھانُ دیہِ توُ اپٹا اہِنِسِ نامُ وکھاڈٔی ـ ـ3ـ ـ	----	ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥
کہت نانکُ گُر پرسادی بوُجھہُ کوئی اَیسا کرے وِیچارا ـ ـ	----	ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥
جِءُ جل اُوپرِ پھینُ بُدبُدا تَیسا اِہُ سنّسارا ـ ـ	----	ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥
جِس تے ہویا تِسہِ سماٹا چُوکِ گِئیا پاسارا ـ ـ4ـ ـ1ـ ـ	----	ਜਿਸ ਤੇ ਹੋਆ ਤਿਸਹਿ ਸਮਾਣਾ ਚੁਕਿ ਗਇਆ ਪਾਸਾਰਾ ॥੪॥੧॥
ملار مہلا[1] 3 ـ ـ | [1]محلا۔	Page# [1258]	ਮਲਾਰ ਮਹਲਾ ੩ ॥
جِنی ہُکمُ[1] پچھاڑِیا سے میلے ہئُمےَ سبدِ جلاءِ ـ ـ | [1]حُکمُ۔	----	ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥
سچی بھگتِ کرہِ دِنُ راتی سچِ رہے لِو لاءِ ـ ـ	----	ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥
سدا سچُ ہرِ ویکھدے گُر کےَ سبدِ سُبھاءِ ـ ـ	----	ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥
من رے ہُکمُ[1] منّنِ سُکھُ ہوءِ ـ ـ | [1]حُکمُ۔	----	ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥

پّربھ بھاݨا اپݨا بھاودا
جِس بخشے[1] تِس بِگھنُ ن کوءِ --1-- رہاءُ
-- | [1]بخشے-

ਪ੍ਰਭ ਭਾਣਾ ਅਪਣਾ ਭਾਵਦਾ
ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥

تّرےَ گُݨ سبھا دھاتُ ہےَ
نا ہرِ بھگتِ ن بھاءِ --

ਤ੍ਰੈ ਗੁਣ ਸਭਾ ਧਾਤੁ ਹੈ
ਨਾ ਹਰਿ ਭਗਤਿ ਨ ਭਾਇ ॥

گتِ مُکتِ کدے ن ہووئی
ہئُمےَ کرم کماہِ --

ਗਤਿ ਮੁਕਤਿ ਕਦੇ ਨ ਹੋਵਈ
ਹਉਮੈ ਕਰਮ ਕਮਾਹਿ ॥

ساہِب[1] بھاوے سو تھیئےَ
پئِئےَ کِرتِ پھِراہِ --2-- | [1]صاحِب-

ਸਾਹਿਬ ਭਾਵੈ ਸੋ ਥੀਐ
ਪਇਐ ਕਿਰਤਿ ਫਿਰਾਹਿ ॥੨॥

ستِگُر بھیٹِئےَ منُ مرِ رہےَ
ہرِ نامُ وسےَ منِ آءِ --

ਸਤਿਗੁਰ ਭੇਟਿਐ ਮਨੁ ਮਰਿ ਰਹੈ
ਹਰਿ ਨਾਮੁ ਵਸੈ ਮਨਿ ਆਇ ॥

تِس کی کیِمتِ[1] نا پوے
کہݨا کِچھوُ ن جاءِ -- | [1]قیمتِ-

ਤਿਸ ਕੀ ਕੀਮਤਿ ਨਾ ਪਵੈ
ਕਹਣਾ ਕਿਛੂ ਨ ਜਾਇ ॥

چئُتھےَ پدِ واسا ہوئِیا
سچےَ رہےَ سماءِ --3--

ਚਉਥੈ ਪਦਿ ਵਾਸਾ ਹੋਇਆ
ਸਚੈ ਰਹੈ ਸਮਾਇ ॥੩॥

میرا ہرِ پّربھُ اگمُ اگوچرُ ہےَ
کیِمتِ[1] کہݨُ ن جاءِ -- | [1]قیمتِ-

ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ
ਕੀਮਤਿ ਕਹਣੁ ਨ ਜਾਇ ॥

گُر پرسادی بُجھیئےَ
سبدے کار کماءِ --

ਗੁਰ ਪਰਸਾਦੀ ਬੁਝੀਐ
ਸਬਦੇ ਕਾਰ ਕਮਾਇ ॥

نانکؔ نامُ سلاہِ[1] تُو ہرِ
ہرِ درِ سوبھا پاءِ --4--2-- | [1]سلاحِ-

ਨਾਨਕ ਨਾਮੁ ਸਲਾਹਿ ਤੂ ਹਰਿ
ਹਰਿ ਦਰਿ ਸੋਭਾ ਪਾਇ ॥੪॥੨॥

ملار مہلا[1] 3 -- | [1]محلا-

ਮਲਾਰ ਮਹਲਾ ੩ ॥

گُرمُکھِ کوئی وِرلا بُوجھےَ
جِس نو ندرِ کرےءِ --

ਗੁਰਮੁਖਿ ਕੋਈ ਵਿਰਲਾ ਬੂਝੈ
ਜਿਸ ਨੋ ਨਦਰਿ ਕਰੇਇ ॥

گُر بِنُ داتا کوئی ناہی
بکھسے[1] ندرِ کرےءِ -- | [1]بخشے-

ਗੁਰ ਬਿਨੁ ਦਾਤਾ ਕੋਈ ਨਾਹੀ
ਬਖਸੇ ਨਦਰਿ ਕਰੇਇ ॥

گُر مِلۓَ سانْتِ اُوپجےَ
اندِنُ نامُ لئیءِ --1--

ਗੁਰ ਮਿਲਿਐ ਸਾਂਤਿ ਊਪਜੈ
ਅਨਦਿਨੁ ਨਾਮੁ ਲਏਇ ॥੧॥

میرے من ہرِ انّمرِت نامُ دھِیاءِ --

ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥

سِتگُر پُرکھُ ملےَ ناءُ پائیۓَ
ہرِ نامے سدا سماءِ --1-- رہاءُ --

ਸਤਿਗੁਰ ਪੁਰਖੁ ਮਿਲੈ ਨਾਉ ਪਾਈਐ
ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

منمُکھ سدا وِچھُڑے پھِرہِ
کوءِ ن کِس ہی نالِ --

ਮਨਮੁਖ ਸਦਾ ਵਿਛੁੜੇ ਫਿਰਹਿ
ਕੋਇ ਨ ਕਿਸ ਹੀ ਨਾਲਿ ॥

ہئُمےَ وڈا روگُ ہےَ
سِرِ مارے جمکالِ --

ਹਉਮੈ ਵਡਾ ਰੋਗੁ ਹੈ
ਸਿਰਿ ਮਾਰੇ ਜਮਕਾਲਿ ॥

گُرمتِ ستسنّگتِ ن وِچھُڑہِ
اندِنُ نامُ سمہّالِ --2--

ਗੁਰਮਤਿ ਸਤਸੰਗਤਿ ਨ ਵਿਛੁੜਹਿ
ਅਨਦਿਨੁ ਨਾਮੁ ਸਮ੍ਹਾਲਿ ॥੨॥

سبھنا کرتا ایکُ تُو نِت کرِ دیکھہِ وِیچارُ --	ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥
اِکِ گُرمُکھِ آپِ مِلائِیا بکھسے[1] بھگتِ بھنڈار -- | [1]بخشے-	ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥
تُو آپے سبھُ کِچھُ جانڈا کِسُ آگےَ کری پُوکار --3--	ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥
ہرِ ہرِ نامُ انّمرِتُ ہےَ ندری پائِیا جاءِ --	ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥
اندِنُ ہرِ ہرِ اُچرےَ گُر کےَ سہجِ سُبھاءِ --	ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥
نانک نامُ نِدھانُ ہےَ نامے ہی چِتُ لاءِ --4--3--	ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥
ملار مہلا[1] 3 -- | [1]محلا-	ਮਲਾਰ ਮਹਲਾ ੩ ॥
گُرُ سالاہی[1] سدا سُکھداتا پّربھُ نارائِنُ سوئی -- | [1]سالاحی-	ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
گُر پرسادِ پرم پدُ پائِیا وڈی وڈِیائی ہوئی --	ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥
اندِنُ گُنڑ گاوےَ نِت ساچے سچِ سماوےَ سوئی --1--	ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥

ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥

مَن رے گُرمُکھِ رِدےَ وِیچارِ --

ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ
ਚਲਣੁ ਰਿਦੈ ਸਮ੍ਹਾਲਿ ॥੧॥ ਰਹਾਉ ॥

تِج کُوڑُ کُٹنّبُ ہئُمےَ بِکھُ ترِّسنا
چلنڑُ رِدےَ سمّہالِ --1-- رہاءُ --

ਸਤਿਗੁਰ ਦਾਤਾ ਰਾਮ ਨਾਮ ਕਾ
ਹੋਰੁ ਦਾਤਾ ਕੋਈ ਨਾਹੀ ॥

سِتگُر داتا رام نام کا
ہورُ داتا کوئی ناہی --

ਜੀਅ ਦਾਨੁ ਦੇਇ ਤ੍ਰਿਪਤਾਸੇ
ਸਚੈ ਨਾਮਿ ਸਮਾਹੀ ॥

جیء دانُ دےءِ ترِّپتاسے
سچےَ نامِ سماہی --

ਅਨਦਿਨੁ ਹਰਿ ਰਵਿਆ ਰਿਦ ਅੰਤਰਿ
ਸਹਜਿ ਸਮਾਧਿ ਲਗਾਹੀ ॥੨॥

Page#
[1259]

اندِنُ ہرِ روِیا رِد انّترِ
سہجِ سمادھِ لگاہی --2--

ਸਤਿਗੁਰ ਸਬਦੀ ਇਹੁ ਮਨੁ ਭੇਦਿਆ
ਹਿਰਦੈ ਸਾਚੀ ਬਾਣੀ ॥

سِتگُر سبدی اِہُ منُ بھیدِیا
ہِردےَ ساچی باݨی --

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ
ਗੁਰਮੁਖਿ ਅਕਥ ਕਹਾਣੀ ॥

میرا پّربھُ الکھُ ن جائی لکھِیا
گُرمُکھِ اکتھ کہاݨی --

ਆਪੇ ਦਇਆ ਕਰੇ ਸੁਖਦਾਤਾ
ਜਪੀਐ ਸਾਰਿੰਗਪਾਣੀ ॥੩॥

آپے دئِیا کرے سُکھداتا
جپیِۓ سارِنّگپاݨی --3--

ਆਵਣ ਜਾਣਾ ਬਹੁੜਿ ਨ ਹੋਵੈ
ਗੁਰਮੁਖਿ ਸਹਜਿ ਧਿਆਇਆ ॥

آوݨ جاݨا بہُڑِ ن ہووےَ
گُرمُکھِ سہجِ دھِیائِیا --

ਮਨ ਹੀ ਤੇ ਮਨੁ ਮਿਲਿਆ ਸੁਆਮੀ
ਮਨ ਹੀ ਮੰਨੁ ਸਮਾਇਆ ॥

من ہی تے منُ مِلیا سُیامی
من ہی منّنُ سمائِیا --

ساچے ہی سچُ ساچِ تیجے
وِچہُ آپُ گوائِیا ۔۔4۔۔

ਸਾਚੇ ਹੀ ਸਚੁ ਸਾਚਿ ਪਤੀਜੈ
ਵਿਚਹੁ ਆਪੁ ਗਵਾਇਆ ॥੪॥

ایکو ایکُ وسےَ منِ سُیامی
دُوجا اورُ ن کوئی ۔۔

ਏਕੋ ਏਕੁ ਵਸੈ ਮਨਿ ਸੁਆਮੀ
ਦੂਜਾ ਅਵਰੁ ਨ ਕੋਈ ॥

ایکو[1] نامُ انمّرِتُ ہےَ میٹھا
جگِ نِرمل سچُ سوئی ۔۔ | [1]ایکو۔

ਏਕੋ ਨਾਮੁ ਅੰਮ੍ਰਿਤੁ ਹੈ ਮੀਠਾ
ਜਗਿ ਨਿਰਮਲ ਸਚੁ ਸੋਈ ॥

نانکُ نامُ پرّبھُو تے پائیئَ
جِن کُءُ دھُرِ لِکھِیا ہوئی ۔۔5۔۔4۔۔

ਨਾਨਕ ਨਾਮੁ ਪ੍ਰਭੂ ਤੇ ਪਾਈਐ
ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

ملار مہلا[1] 3 ۔۔ | [1]محلا۔

ਮਲਾਰ ਮਹਲਾ ੩ ॥

گݨ گنّدھرب نامے سبھِ اُدھرے
گُر کا سبدُ وِیچارِ ۔۔

ਗਣ ਗੰਧਰਬ ਨਾਮੇ ਸਭਿ ਉਧਰੇ
ਗੁਰ ਕਾ ਸਬਦੁ ਵੀਚਾਰਿ ॥

ہئُمےَ مارِ سد منّنِ وسائِیا
ہرِ راکھِیا اُرِ دھارِ ۔۔

ਹਉਮੈ ਮਾਰਿ ਸਦ ਮੰਨਿ ਵਸਾਇਆ
ਹਰਿ ਰਾਖਿਆ ਉਰਿ ਧਾਰਿ ॥

جِسہِ بُجھاۓ سوئی بُوجھےَ
جِس نو آپے لۓ مِلاءِ ۔۔

ਜਿਸਹਿ ਬੁਝਾਏ ਸੋਈ ਬੂਝੈ
ਜਿਸ ਨੋ ਆਪੇ ਲਏ ਮਿਲਾਇ ॥

اندِنُ باݨی سبدے گانْوےَ
ساچِ رہےَ لِو لاءِ ۔۔1۔۔

ਅਨਦਿਨੁ ਬਾਣੀ ਸਬਦੇ ਗਾਂਵੈ
ਸਾਚਿ ਰਹੈ ਲਿਵ ਲਾਇ ॥੧॥

من میرے کھِنُ کھِنُ نامُ سمّہالِ ۔۔

ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਹ੍ਹਾਲਿ ॥

گُر کی داتِ سبد سُکھُ انتَرِ
سدا نبھےَ تیرےَ نالِ --1-- رہاءُ --

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ
ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

منمُکھ پاکھنڈُ کدے ن چُوکےَ
دُوجےَ بھاءِ دُکھُ پاۓ --

ਮਨਮੁਖ ਪਾਖੰਡੁ ਕਦੇ ਨ ਚੂਕੈ
ਦੂਜੈ ਭਾਇ ਦੁਖੁ ਪਾਏ ॥

نامُ وِسارِ بِکھیا منِ راتے
بِرتھا جنمُ گواۓ --

ਨਾਮੁ ਵਿਸਾਰਿ ਬਿਖਿਆ ਮਨਿ ਰਾਤੇ
ਬਿਰਥਾ ਜਨਮੁ ਗਵਾਏ ॥

اِہ ویلا پھِرِ ہتھِ ن آوےَ
اندِنُ سدا پچھُتاۓ --

ਇਹ ਵੇਲਾ ਫਿਰਿ ਹਥਿ ਨ ਆਵੈ
ਅਨਦਿਨੁ ਸਦਾ ਪਛੁਤਾਏ ॥

مرِ مرِ جنمےَ کدے ن بُوجھےَ
وِسٹا ماہِ سماۓ --2--

ਮਰਿ ਮਰਿ ਜਨਮੈ ਕਦੇ ਨ ਬੂਝੈ
ਵਿਸਟਾ ਮਾਹਿ ਸਮਾਏ ॥੨॥

گُرمُکھِ نامِ رتے سے اُدھرے
گُر کا سبدُ وِیچارِ --

ਗੁਰਮੁਖਿ ਨਾਮਿ ਰਤੇ ਸੇ ਉਧਰੇ
ਗੁਰ ਕਾ ਸਬਦੁ ਵੀਚਾਰਿ ॥

جیون مُکتِ ہرِ نامُ دھِیائِیا
ہرِ راکھیا اُرِ دھارِ --

ਜੀਵਨ ਮੁਕਤਿ ਹਰਿ ਨਾਮੁ ਧਿਆਇਆ
ਹਰਿ ਰਾਖਿਆ ਉਰਿ ਧਾਰਿ ॥

منُ تنُ نِرملُ نِرمل متِ اُوتم
اُوتم بانٙی ہوئی --

ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ
ਊਤਮ ਬਾਣੀ ਹੋਈ ॥

ایکو پُرکھُ ایکُ پ٘ربھُ جاتا
دُوجا اورُ ن کوئی --3--

ਏਕੋ ਪੁਰਖੁ ਏਕੁ ਪ੍ਰਭੁ ਜਾਤਾ
ਦੂਜਾ ਅਵਰੁ ਨ ਕੋਈ ॥੩॥

آپے کرے کرائے پّربھُ آپے
آپے ندرِ کرےءِ --

ਆਪੇ ਕਰੇ ਕਰਾਏ ਪ੍ਰਭੁ ਆਪੇ
ਆਪੇ ਨਦਰਿ ਕਰੇਇ ॥

منُ تنُ راتا گُر کی بانْی
سیوا سُرتِ سمےءِ --

ਮਨੁ ਤਨੁ ਰਾਤਾ ਗੁਰ ਕੀ ਬਾਣੀ
ਸੇਵਾ ਸੁਰਤਿ ਸਮੇਇ ॥

انّترِ وسِیا الکھ ابھیوا
گُرمُکھِ ہوءِ لکھاءِ --

ਅੰਤਰਿ ਵਸਿਆ ਅਲਖ ਅਭੇਵਾ
ਗੁਰਮੁਖਿ ਹੋਇ ਲਖਾਇ ॥

نانک جِسُ بھاوےَ تِسُ آپے دیوےَ
بھاوےَ تِوےَ چلاءِ --4--5--

ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ
ਭਾਵੈ ਤਿਵੈ ਚਲਾਇ ॥੪॥੫॥

ملار مہلا[1] 3 دُتُکے -- | [1]محلا-

ਮਲਾਰ ਮਹਲਾ ੩ ਦੁਤੁਕੇ ॥

ستِگُر تے پاوے
گھرُ درُ مہلُ[1] سُ تھانُ -- | [1]محلُ-

ਸਤਿਗੁਰ ਤੇ ਪਾਵੈ
ਘਰੁ ਦਰੁ ਮਹਲੁ ਸੁ ਥਾਨੁ ॥

گُر سبدی چُوکےَ ابھِمانُ --1--

ਗੁਰ ਸਬਦੀ ਚੂਕੈ ਅਭਿਮਾਨੁ ॥੧॥

جِن کءُ لِلاٹِ لِکھِیا دھُرِ نامُ --

ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥

اندِنُ نامُ سدا سدا دھِیاوہِ
ساچی درگہ پاوہِ مانُ --1-- رہاءُ --

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ
ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

من کی بِدھِ ستِگُر تے جانْےَ
اندِنُ لاگےَ سد ہرِ سِءُ دھِیانُ --

ਮਨ ਕੀ ਬਿਧਿ ਸਤਿਗੁਰ ਤੇ ਜਾਣੈ
ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

گُر سبدِ رتے سدا بیَراگی
ہرِ درگہ ساچی پاوہِ مانُ --2--

ਗੁਰ ਸਬਦਿ ਰਤੇ ਸਦਾ ਬੈਰਾਗੀ
ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥

Page# [1260]

اِہُ منُ کھیلےَ ہُکمُ[1] کا بادھا
اِک کھِن مہِ دہ دِس پھِرِ آوےَ -- |

ਇਹੁ ਮਨੁ ਖੇਲੈ ਹੁਕਮੁ ਕਾ ਬਾਧਾ
ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥

[1] حُکم-

جاں آپے ندرِ کرے ہرِ پرّبھُ ساچا
تاں اِہُ منُ گُرمُکھِ تتکال وسِ آوےَ
--3--

ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ
ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥

اِسُ من کی بِدھِ من ہُو جانئےَ
بُوجھےَ سبدِ ویچارِ --

ਇਸੁ ਮਨ ਕੀ ਬਿਧਿ ਮਨ ਹੂ ਜਾਣੈ
ਬੂਝੈ ਸਬਦਿ ਵੀਚਾਰਿ ॥

نانک نامُ دھِیاءِ سدا تُو
بھو ساگرُ جِتُ پاوہِ پارِ --4--6--

ਨਾਨਕ ਨਾਮੁ ਧਿਆਇ ਸਦਾ ਤੂ
ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥

ملار مہلا[1] 3 -- | [1] محلا-

ਮਲਾਰ ਮਹਲਾ ੩ ॥

جیءُ پِنڈُ پرّانْ سبھِ تِس کے
گھٹِ گھٹ رہِیا سمائی --

ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ
ਘਟਿ ਘਟਿ ਰਹਿਆ ਸਮਾਈ ॥

ایکسُ بِنُ مےَ اورُ ن جاݨا
ستِگُرِ دِییا بُجھائی --1--

ਏਕਸੁ ਬਿਨੁ ਮੈ ਅਵਰੁ ਨ ਜਾਣਾ
ਸਤਿਗੁਰਿ ਦੀਆ ਬੁਝਾਈ ॥੧॥

من میرے نامِ رہءُ لِو لائی --

ਮਨ ਮੇਰੇ ਨਾਮਿ ਰਹਉ ਲਿਵ ਲਾਈ ॥

اِدِسٹُ اگوچرُ اپرنّپرُ کرتا
گُر کے سبدِ ہرِ دھِیائی --1-- رہاءُ --

ਅਦਿਸਟੁ ਅਗੋਚਰੁ ਅਪਰੰਪਰੁ ਕਰਤਾ
ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥

ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥	مَنُ تَنُ بھیجَے ایک لِو لاگَے سہجے رہے سمائی ـ ـ
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥	گُر پرسادی بھّرمُ بھءُ بھاگَے ایک نامِ لِو لائی ـ ـ2ـ ـ
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥	گُر بچنی سچُ کار کماوَے گتِ متِ تب ہی پائی ـ ـ
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥	کوٹِ مدھے کِسہِ بُجھائے تِنِ رام نامِ لِو لائی ـ ـ3ـ ـ
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥	جہ جہ دیکھا تہ ایکو سوئی اِہ گُرمتِ بُدھِ پائی ـ ـ
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥	مَنُ تَنُ پّران دھرِیں تِسُ آگَے نانک آپُ گوائی ـ ـ4ـ ـ7ـ ـ
ਮਲਾਰ ਮਹਲਾ ੩ ॥	ملار مہلا[1] 3 ـ ـ | [1]محلاـ
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥	میرا پّربھُ ساچا دُوکھ نِوارنُ سبدے پائِیا جائی ـ ـ
ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥	بھگتی راتے سد بَیراگی دِرِ ساچَے پتِ پائی ـ ـ1ـ ـ
ਮਨ ਰੇ ਮਨ ਸਿਉ ਰਹਉ ਸਮਾਈ ॥	من رے من سِءُ رہءُ سمائی ـ ـ

گُرمُکھِ رام نامِ منُ بھیجےَ ہرِ سیتی لِو لائی --1-- رہاءُ --	----	ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥
میرا پّربھُ اتِ اگم اگوچرُ گُرمتِ دےءِ بُجھائی --	----	ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥
سچُ سنّجمُ کرنڑی ہرِ کیرتِ ہرِ سیتی لِو لائی --2--	----	ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥
آپے سبدُ سچُ ساکھی آپے جِنّہ جوتی جوتِ مِلائی --	----	ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ ਜੋਤੀ ਜੋਤਿ ਮਿਲਾਈ ॥
دیہی کاچی پئُنڑُ وجاۓ گُرمُکھِ انّمرِتُ پائی --3--	----	ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥
آپے ساجے سبھ کارےَ لاۓ سو سچُ رہِیا سمائی --	----	ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥
نانکُ نام بِنا کوئی کِچھُ ناہی نامے دےءِ وڈائی --4--8--	----	ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥
ملار مہلا[1] 3 -- | [1]محلا-	----	ਮਲਾਰ ਮਹਲਾ ੩ ॥
ہئُمےَ بِکھُ منُ موہِیا لدِیا اجگر بھاری --	----	ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥
گرُڑُ سبدُ مُکھِ پائِیا ہئُمےَ بِکھُ ہرِ ماری --1--	----	ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥

من رے ہئُمےَ موہُ دُکھُ بھاری ۔۔	----	ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥
اِہُ بھوجلُ جگتُ ن جائی ترݨا گُرمُکھِ ترُ ہرِ تاری ۔۔1۔۔ رہاءُ ۔۔	----	ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥
ترّیگُݨ مائِیا موہُ پسارا سبھ ورتےَ آکاری ۔۔	----	ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥
تُرِییا گُݨُ ستسنّگتِ پائیئےَ ندری پارِ اُتاری ۔۔2۔۔	----	ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
چنّدن گنّدھ سُگنّدھ ہےَ بہُ باسنا بہکارِ ۔۔	----	ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥
ہرِ جن کرݨی اُوتم ہےَ ہرِ کیرتِ جگِ بِستھارِ ۔۔3۔۔	----	ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
کِرپا کِرپا کرِ ٹھاکر میرے ہرِ ہرِ ہرِ اُر دھارِ ۔۔	Page# [1261]	ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥
نانکؕ ستِگُرُ پوُرا پائِیا منِ جپِیا نامُ مُرارِ ۔۔4۔۔9۔۔	----	ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
ملار مہلا[1] 3 گھرُ 2 | [1]محلا۔	----	ਮਲਾਰ ਮਹਲਾ ੩ ਘਰੁ ੨
ੴ ستِگُر پ٘رسادِ ۔۔	----	ੴ ਸਤਿਗੁਰ ਪ੍ਰਸਾਦਿ ॥
اِہُ منُ گِرہی کِ اِہُ منُ اُداسی ۔۔	----	ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥

کِ اِہُ منُ اورنُ سدا اوِناسی ۔۔	----	ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥
کِ اِہُ منُ چنّچلُ کِ اِہُ منُ بیَراگی ۔۔	----	ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥
اِسُ من کءُ ممتا کِتھہُ لاگی ۔۔1۔۔	----	ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥
پنّڈِت اِسُ من کا کرہُ بیِچارُ ۔۔	----	ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥
اورُ کِ بہُتا پڑہِ اُٹھاوہِ بھارُ ۔۔1۔۔ رہاءُ ۔۔	----	ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥
مائِیا ممتا کرتےَ لائی ۔۔	----	ਮਾਇਆ ਮਮਤਾ ਕਰਤੈ ਲਾਈ ॥
ایہُ ہُکمُ[1] کرِ س٘رِسٹِ اُپائی ۔۔ | [1]حُکمُ۔	----	ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥
گُر پرسادی بُوجھہُ بھائی ۔۔	----	ਗੁਰ ਪਰਸਾਦੀ ਬੂਝਹੁ ਭਾਈ ॥
سدا رہہُ ہرِ کی سرنْائی ۔۔2۔۔	----	ਸਦਾ ਰਹਹੁ ਹਰਿ ਕੀ ਸਰਣਾਈ ॥੨॥
سو پنّڈِتُ جو تِہاں گُنْا کی پنّڈ اُتارےَ ۔۔	----	ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥
اندِنُ ایکو نامُ وکھانْےَ ۔۔	----	ਅਨਦਿਨੁ ਏਕੋ ਨਾਮੁ ਵਖਾਣੈ ॥
ستِگُر کی اوہُ دِیکھیا لےءِ ۔۔	----	ਸਤਿਗੁਰ ਕੀ ਓਹੁ ਦੀਖਿਆ ਲੇਇ ॥
ستِگُر آگےَ سیِسُ دھرےءِ ۔۔	----	ਸਤਿਗੁਰ ਆਗੈ ਸੀਸੁ ਧਰੇਇ ॥
سدا الگُ رہےَ نِربانْڑُ ۔۔	----	ਸਦਾ ਅਲਗੁ ਰਹੈ ਨਿਰਬਾਣੁ ॥
سو پنّڈِتُ درگہ پروانْڑُ ۔۔3۔۔	----	ਸੋ ਪੰਡਿਤੁ ਦਰਗਹ ਪਰਵਾਣੁ ॥੩॥
سبھناں مہِ ایکو ایکُ وکھانْےَ ۔۔	----	ਸਭਨਾਂ ਮਹਿ ਏਕੋ ਏਕੁ ਵਖਾਣੈ ॥
جاں ایکو ویکھےَ تاں ایکو جانْےَ ۔۔	----	ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥

جا کےُ بکھسے[1] میلے سوءِ -- | [1]بخشے-	----	ਜਾ ਕਉ ਬਖਸੇ ਮੇਲੇ ਸੋਇ ॥
اَتھےَ اوتھےَ سدا سُکھُ ہوءِ --4--	----	ਐਥੈ ਓਥੈ ਸਦਾ ਸੁਖੁ ਹੋਇ ॥੪॥
کہت نانکُ کون بِدھِ کرے کِیا کوءِ --	----	ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥
سوئی مُکتِ جا کےُ کِرپا ہوءِ --	----	ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥
اندِنُ ہرِ گُنٹ گاوےَ سوءِ --	----	ਅਨਦਿਨੁ ਹਰਿ ਗੁਣ ਗਾਵੈ ਸੋਇ ॥
ساسترّ بید کی پھِرِ کُوک ن ہوءِ --5--1--10--	----	ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥
ملار مہلا[1] 3 -- | [1]محلا-	----	ਮਲਾਰ ਮਹਲਾ ੩ ॥
بھرّمِ بھرّمِ جونِ منمُکھ بھرمائی --	----	ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥
جمکالُ مارے نِت پتِ گوائی --	----	ਜਮਕਾਲੁ ਮਾਰੇ ਨਿਤ ਪਤਿ ਗਵਾਈ ॥
ستِگُر سیوا جم کی کانٹِ چُکائی --	----	ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥
ہرِ پرّبھُ مِلیا مہلُ[1] گھرُ پائی --1-- | [1]محلُ-	----	ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥
پرّانٹی گُرمُکھِ نامُ دھِیاءِ --	----	ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥
جنمُ پدارتھُ دُبِدھا کھوئِیا کئُڈی بدلےَ جاءِ --1-- رہاءُ --	----	ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥
کرِ کِرپا گُرمُکھِ لگےَ پِیارُ --	----	ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥
انّترِ بھگتِ ہرِ ہرِ اُرِ دھارُ --	----	ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥
بھوجلُ سبدِ لنگّھاونٹہارُ --	----	ਭਵਜਲੁ ਸਬਦਿ ਲੰਘਾਵਣਹਾਰੁ ॥

دِر ساچےَ دِسےَ سچِیارُ --2--	----	ਦਰਿ ਸਾਚੈ ਦਿਸੈ ਸਚਿਆਰੁ ॥੨॥
بہُ کرم کرے ستِگرُ نہی پائِیا --	----	ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥
بِنُ گُر بھرمِ بھُولے بہُ مائِیا --	----	ਬਿਨੁ ਗੁਰ ਭਰਮਿ ਭੁਲੇ ਬਹੁ ਮਾਇਆ ॥
ہئُمےَ ممتا بہُ موہُ ودھائِیا --	----	ਹਉਮੈ ਮਮਤਾ ਬਹੁ ਮੋਹੁ ਵਧਾਇਆ ॥
دُوجےَ بھاءِ منمُکھِ دُکھُ پائِیا --3--	----	ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥
آپے کرتا اگم اتھاہا --	----	ਆਪੇ ਕਰਤਾ ਅਗਮ ਅਥਾਹਾ ॥
گُر سبدی جپِیئےَ سچُ لاہا --	----	ਗੁਰ ਸਬਦੀ ਜਪੀਐ ਸਚੁ ਲਾਹਾ ॥
ہاجرُ ہجُورِ[1] ہرِ ویپرواہا -- | [1]حضُورِ-	----	ਹਾਜਰੁ ਹਜੂਰਿ ਹਰਿ ਵੇਪਰਵਾਹਾ ॥
نانک گُرمُکھِ نامِ سماہا --4--2--11--	----	ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥
ملار مہلا[1] 3 -- | [1]محلا-	Page# [1262]	ਮਲਾਰ ਮਹਲਾ ੩ ॥
جِیوت مُکت گُرمتی لاگے --	----	ਜੀਵਤ ਮੁਕਤ ਗੁਰਮਤੀ ਲਾਗੇ ॥
ہرِ کی بھگتِ اندِنُ سد جاگے --	----	ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥
ستِگر سیوہِ آپُ گواءِ --	----	ਸਤਿਗੁਰ ਸੇਵਹਿ ਆਪੁ ਗਵਾਇ ॥
ہءُ تِن جن کے سد لاگءُ پاءِ --1--	----	ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥
ہءُ جِیواں سدا ہرِ کے گُنٹ گائی --	----	ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥

گُر کا سبدُ مہا رسُ میٹھا ہرِ کے نامِ مُکتِ گتِ پائی ــ1ــ رہاءُ ــ	----	ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
مائِیا موہُ اگیانُ گُبارُ[1] ــ | [1]غُبارُ۔	----	ਮਾਇਆ ਮੋਹੁ ਅਗਿਆਨੁ ਗੁਬਾਰੁ ॥
منمُکھ موہے مُگدھ گوار ــ	----	ਮਨਮੁਖ ਮੋਹੇ ਮੁਗਧ ਗਵਾਰ ॥
اندِنُ دھنّدھا کرت وِہاءِ ــ	----	ਅਨਦਿਨੁ ਧੰਧਾ ਕਰਤ ਵਿਹਾਇ ॥
مرِ مرِ جنّمہِ ملےَ سجاءِ[1] ــ2ــ | [1]سزاءِ۔	----	ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥
گُرمُکھِ رام نامِ لِو لائی ــ	----	ਗੁਰਮੁਖਿ ਰਾਮ ਨਾਮਿ ਲਿਵ ਲਾਈ ॥
کُوڑےَ لالچِ نا لپٹائی ــ	----	ਕੂੜੈ ਲਾਲਚਿ ਨਾ ਲਪਟਾਈ ॥
جو کِچھُ ہوۄےَ سہجِ سُبھاءِ ــ	----	ਜੋ ਕਿਛੁ ਹੋਵੈ ਸਹਜਿ ਸੁਭਾਇ ॥
ہرِ رسُ پیِوےَ رسن رساءِ ــ3ــ	----	ਹਰਿ ਰਸੁ ਪੀਵੈ ਰਸਨ ਰਸਾਇ ॥੩॥
کوٹِ مدھے کِسہِ بُجھائی ــ	----	ਕੋਟਿ ਮਧੇ ਕਿਸਹਿ ਬੁਝਾਈ ॥
آپے بکھسے[1] دے وڈِیائی ــ | [1]بخشے۔	----	ਆਪੇ ਬਖਸੇ ਦੇ ਵਡਿਆਈ ॥
جو دھُرِ مِلیا سُ وِچھُڑِ ن جائی ــ	----	ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥
نانک ہرِ ہرِ نامِ سمائی ــ4ــ3ــ12ــ	----	ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥
ملار مہلا[1] 3 ــ | [1]محلا۔	----	ਮਲਾਰ ਮਹਲਾ ੩ ॥
رسنا نامُ سبھُ کوئی کہےَ ــ	----	ਰਸਨਾ ਨਾਮੁ ਸਭੁ ਕੋਈ ਕਹੈ ॥
ستِگرُ سیوے تا نامُ لہےَ ــ	----	ਸਤਿਗੁਰੁ ਸੇਵੇ ਤਾ ਨਾਮੁ ਲਹੈ ॥
بنّدھن توڑے مُکتِ گھرِ رہےَ ــ	----	ਬੰਧਨ ਤੋੜੇ ਮੁਕਤਿ ਘਰਿ ਰਹੈ ॥

گُر سبدی استھِرُ گھرِ بہےَ --1--	----	ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥
میرے من کاہے روسُ کرِیجےَ --	----	ਮੇਰੇ ਮਨ ਕਾਹੇ ਰੋਸੁ ਕਰੀਜੈ ॥
لاہا کلجُگِ رام نامُ ہےَ		ਲਾਹਾ ਕਲਜੁਗਿ ਰਾਮ ਨਾਮੁ ਹੈ
گُرمتِ اندِنُ ہِردےَ روِجےَ --1-- رہاءُ --	----	ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
بابِیہا کھِنُ کھِنُ بِللاءِ --	----	ਬਾਬੀਹਾ ਖਿਨੁ ਖਿਨੁ ਬਿਲਲਾਇ ॥
بِنُ پِر دیکھے نِینْد ن پاءِ --	----	ਬਿਨੁ ਪਿਰ ਦੇਖੇ ਨੀਦ ਨ ਪਾਇ ॥
اِہُ ویچھوڑا سہِیا ن جاءِ --	----	ਇਹੁ ਵੇਛੋੜਾ ਸਹਿਆ ਨ ਜਾਇ ॥
ستِگُرُ ملےَ تاں ملےَ سُبھاءِ --2--	----	ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥
ناموہِینڑُ بنسےَ دُکھُ پاءِ --	----	ਨਾਮਹੀਣੁ ਬਿਨਸੈ ਦੁਖੁ ਪਾਇ ॥
ترِسنا جلِیا بھُوکھ ن جاءِ --	----	ਤ੍ਰਿਸਨਾ ਜਲਿਆ ਭੂਖ ਨ ਜਾਇ ॥
وِنڑُ بھاگا نامُ ن پائِیا جاءِ --	----	ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥
بہُ بِدھِ تھاکا کرم کماءِ --3--	----	ਬਹੁ ਬਿਧਿ ਥਾਕਾ ਕਰਮ ਕਮਾਇ ॥੩॥
ترےَ گُنڑ بانڑی بید بیچارُ --	----	ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥
بِکھِیا میَلُ بِکھِیا واپارُ --	----	ਬਿਖਿਆ ਮੈਲੁ ਬਿਖਿਆ ਵਾਪਾਰੁ ॥
مرِ جنمہِ پھرِ ہوہِ کھُیارُ[1] -- [1]خُیارُ-	----	ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥
گُرمُکھِ تُرِییا گُنڑُ اُرِ دھارُ --4--	----	ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥
گُرُ مانےَ مانےَ سبھُ کوءِ --	----	ਗੁਰੁ ਮਾਨੈ ਮਾਨੈ ਸਭੁ ਕੋਇ ॥
گُر بچنی منُ سِیتلُ ہوءِ --	----	ਗੁਰ ਬਚਨੀ ਮਨੁ ਸੀਤਲੁ ਹੋਇ ॥

چہُ جُگ سوبھا نِرمل جنُ سوءِ --	----	ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥
نانک گُرمُکھِ وِرلا کوءِ --5--4--13--9--13--22--	----	ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥
راگُ ملار مہلا[1] 4 گھرُ 1 چئُپدے | [1]محلا	----	ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
اندِنُ ہر ہرِ دھِیائِئو ہِردے متِ گُرمتِ دُوکھ وِساری --	----	ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥
سبھ آسا منسا بنّدھن تُوٹے ہر ہر پرّبھِ کِرپا دھاری --1--	----	ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥
نَینی ہر ہرِ لاگی تاری --	----	ਨੈਨੀ ਹਰਿ ਹਰਿ ਲਾਗੀ ਤਾਰੀ ॥
ستِگُرُ دیکھِ میرا منُ بِگسِئو جنُ ہرِ بھیٹِئو بنواری --1-- رہاءُ --	----	ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥
جِنِ اَیسا نامُ وِساریا میرا ہر ہرِ تِس کَے کُلِ لاگی گاری --	----	ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥
ہرِ تِس کَے کُلِ پرسُوتِ ن کرِیئہُ تِس بِدھوا کرِ مہِتاری --2--	Page# [1263]	ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਿਤਾਰੀ ॥੨॥
ہر ہرِ آنِ مِلاوہُ گُرُ سادھُو جِسُ اِہِنِس ہرِ اُرِ دھاری --	----	ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥

گُرِ ڈِٹھےَ گُر کا سِکھُ بگسےَ جِ ءُ بارِکُ دیکھِ مہتاری ــ3ــ	----	ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥
دھن پِر کا اِک ہی سنّگِ واسا وِچِ ہئُمےَ بھِیتِ کراری ــ	----	ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥
گُرِ پُورےَ ہئُمےَ بھِیتِ توری جن نانک ملے بنواری ــ4ــ1ــ	----	ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥
ملار مہلا[1] 4 ــ | [1]محلا-	----	ਮਲਾਰ ਮਹਲਾ ੪ ॥
گنّگا جمُنا گوداوری سرسُتی تے کرہِ اُدمُ دھوُرِ سادھُو کی تائی ــ	----	ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥
کِلوِکھ مَیلُ بھرے پرے ہمرےَ وِچِ ہمری مَیلُ سادھُو کی دھوُرِ گوائی ــ1ــ	----	ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥
تِیرتھِ اٹھسٹھِ مجنُ نائی ــ	----	ਤੀਰਥਿ ਅਠਸਠਿ ਮਜਨੁ ਨਾਈ ॥
ستسنّگتِ کی دھوُرِ پری اُڈِ نیترّی سبھ دُرمتِ مَیلُ گوائی ــ1ــ رہاءُ ــ	----	ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥
جاہرنوی تپےَ بھاگِیرتھِ آنْی کیدارُ تھاپِئو مہسائی ــ	----	ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥
کانْسی کرِسنُ چراوت گائُو مِلِ ہرِ جن سوبھا پائی ــ2ــ	----	ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥

جتنے تیرتھ دیوی تھاپے سبھِ تتنے لوچہِ دھورِ سادھو کی تائی --	ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥
ہرِ کا سنّتُ ملےَ گُر سادھو لےَ تِس کی دھورِ مُکھِ لائی --3--	ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥
جِتنی سرِسٹِ تُمری میرے سُیامی سبھ تِتنی لوچےَ دھورِ سادھو کی تائی --	ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥
نانک لِلاٹِ ہووے جِسُ لِکھیا تِسُ سادھو دھورِ دے ہرِ پارِ لنگھائی --2--4--	ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥
ملار مہلا[1] 4 -- | محلا[1]	ਮਲਾਰ ਮਹਲਾ ੪ ॥
تِسُ جن کءُ ہرِ میٹھ لگانا جِسُ ہرِ ہرِ کرِپا کرے --	ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
تِس کی بھُوکھ دُوکھ سبھِ اُترے جو ہرِ گُنٹ ہرِ اُچرے --1--	ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥
جپ من ہرِ ہرِ ہرِ نِسترے --	ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥
گُر کے بچن کرن سُنِ دھیاوے بھو ساگرُ پارِ پرے --1-- رہاءُ --	ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥
تِسُ جن کے ہم ہاٹِ بِہاجھے جِسُ ہرِ ہرِ کرِپا کرے --	ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥

ہرِ جن کےٗ مِلیا سُکھُ پائیےَ سبھ دُرمتِ مَیلُ ہرے --2--	----	ਹਰਿ ਜਨ ਕਉ ਮਿਲਿਆ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥
ہرِ جن کےٗ ہرِ بھُوکھ لگانی جنُ ترِپتےَ جا ہرِ گُن بِچرے --	----	ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥
ہرِ کا جنُ ہرِ جل کا مِینا ہرِ بِسرت پھُوٹِ مرے --3--	----	ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥
جِنِ ایہ پّرِیتِ لائی سو جانےَ کےَ جانےَ جِسُ منِ دھرے --	----	ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥
جنُ نانکُ ہرِ دیکھِ سُکھُ پاوےَ سبھ تن کی بھُوکھ ٹرے --4--3--	----	ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥
ملار مہلا[1] 4 -- | [1]محلا-	----	ਮਲਾਰ ਮਹਲਾ ੪ ॥
جِتنے جیء جنّت پّربھِ کینے تِتنے سِرِ کار لِکھاوےَ --	----	ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥
ہرِ جن کےٗ ہرِ دِینہ وڈائی ہرِ جنُ ہرِ کارےَ لاوےَ --1--	----	ਹਰਿ ਜਨ ਕਉ ਹਰਿ ਦੀਨ੍ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥੧॥
ستِگُرُ ہرِ ہرِ نامُ دّرِڑاوےَ --	----	ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥
ہرِ بولہُ گُر کے سِکھ میرے بھائی ہرِ بھئُجلُ جگتُ تراوےَ --1-- رہاءُ --	----	ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥

جو گُر کءُ جنُ پُوجے سیوے سو جنُ میرے ہرِ پرّبھ بھاوے --	Page# [1264]	ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥
ہرِ کی سیوا ستِگُرُ پُوجہُ کرِ کِرپا آپ تراوے --2--	----	ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥
بھرمِ بھُولے اگیانی انّدھُلے بھّرمِ بھّرمِ پھُول توراوے --	----	ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥
نِرجیءُ پُوجہِ مڑا سریوہِ سبھ برتھی گھال گواوے --3--	----	ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥
برّہمُ بِنّدے سو ستِگُرُ کہیۓ ہرِ ہرِ کتھا سُناوے --	----	ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥
تِسُ گُر کءُ چھادن بھوجن پاٹ پٹنّبر بہُ بِدھِ ستِ کرِ مُکھِ سنچّہُ تِسُ پُنّن کی پھِرِ توٹِ ن آوے --4--	----	ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥
ستِگُرُ دےءُ پرتکھِ ہرِ مُورتِ جو انمرِت بچن سُناوے --	----	ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥
نانک بھاگ بھلے تِسُ جن کے جو ہرِ چرنّی چِتُ لاوے --5--4--	----	ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥
ملار مہلا[1] 4 -- | محلا[1]	----	ਮਲਾਰ ਮਹਲਾ ੪ ॥

جِنّہ کےَ ہِیئرےَ بسِئو میرا ستِگُر
تے سنّت بھلے بھل بھانْتِ --

ਜਿਨ੍ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ
ਤੇ ਸੰਤ ਭਲੇ ਭਲ ਭਾਂਤਿ ॥

تِنّہ دیکھے میرا منُ بِگسےَ
ہءُ تِن کےَ سد بلِ جانْت --1--

ਤਿਨ੍ ਦੇਖੇ ਮੇਰਾ ਮਨੁ ਬਿਗਸੈ
ਹਉ ਤਿਨ ਕੈ ਸਦ ਬਲਿ ਜਾਂਤ ॥੧॥

گِیانی ہر بولہُ دِنُ راتِ --

ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥

تِنّہ کی ت٘رِسنا بھُوکھ سبھ اُتری
جو گُرمتِ رام رسُ کھانْتِ --1-- رہاءُ
--

ਤਿਨ੍ ਕੀ ਤ੍ਰਿਸਨਾ ਭੁਖ ਸਭ ਉਤਰੀ
ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ
॥

ہرِ کے داس سادھ سکھا جن
جِن مِلِیا لہِ جاءِ بھرانْتِ --

ਹਰਿ ਕੇ ਦਾਸ ਸਾਧ ਸਖਾ ਜਨ
ਜਿਨ ਮਿਲਿਆ ਲਹਿ ਜਾਇ ਭਰਾਂਤਿ ॥

جِءُ جل دُدھ بھِنّ بھِنّ کاڈھےَ چُنِ ہنّسُلا
تِءُ دیہی تے چُنِ کاڈھےَ سادھُو ہئُمےَ
تاتِ --2--

ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ
ਹੰਸੁਲਾ
ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ
॥੨॥

جِن کےَ پ٘ریِتِ ناہی ہرِ ہِردےَ
تے کپٹی نر نِت کپٹُ کمانْتِ --

ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ
ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥

تِن کءُ کِیا کوئی دےءِ کھوالےَ
اوءِ آپِ بیِجِ آپے ہی کھانْتِ --3--

ਤਿਨ ਕਉ ਕਿਆ ਕੋਈ ਦੇਇ ਖਵਾਲੈ
ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥

ہرِ کا چِہنُ سوئی ہرِ جن کا
ہرِ آپے جن مہِ آپُ رکھانْتِ --

ਹਰਿ ਕਾ ਚਿਹਨੁ ਸੋਈ ਹਰਿ ਜਨ ਕਾ
ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥

دھنُ دھنّنُ گُروُ نانکُ سمدرسی جِنِ نِنّدا اُستتِ تری ترانْتِ ـــ4ـــ5ـــ	----	ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
ملار مہلا[1] 4 ـــ | [1]محلا ـ	----	ਮਲਾਰ ਮਹਲਾ ੪ ॥
اگمُ اگوچرُ نامُ ہرِ اُوتمُ ہرِ کِرپا تے جپِ لِئیا ـــ	----	ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥
ستسنّگتِ سادھ پائی وڈبھاگی سنّگِ سادھُو پارِپئِیا ـــ1ـــ	----	ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥
میرےَ منِ اندِنُ انڈُ بھئِیا ـــ	----	ਮੇਰੈ ਮਨਿ ਅਨਦਿਨੁ ਅਨਦੁ ਭਇਆ ॥
گُر پرسادِ نامُ ہرِ جپِیا میرے من کا بھّرمُ بھءُ گئِیا ـــ1ـــ رہاءُ ـــ	----	ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥
جِن ہرِ گائِیا جِن ہرِ جپِیا تِن سنّگتِ ہرِ میلہُ کرِ مئِیا ـــ	----	ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥
تِن کا درسُ دیکھِ سُکھُ پائِیا دُکھُ ہئُمےَ روگُ گئِیا ـــ2ـــ	----	ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥
جو اندِنُ ہِردےَ نامُ دھِیاوہِ سبھُ جنمُ تِنا کا سپھلُ بھئِیا ـــ	----	ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥
اوءِ آپِ ترے سّرِسٹِ سبھ تاری سبھُ کُلُ بھی پارِپئِیا ـــ3ـــ	----	ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥

تُدھُ آپے آپِ اُپائِیا سبھُ جگُ تُدھُ آپے وسِ کرِ لِئیا ـ ـ	----	ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥
جن نانکُ کءُ پّربھِ کِرپا دھاری بِکھُ ڈُبدا کاڈھِ لِئیا ـ ـ4ـ ـ6ـ ـ	----	ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥
ملار مہلا[1] 4 ـ ـ | [1]محلا ـ	Page# [1265]	ਮਲਾਰ ਮਹਲਾ ੪ ॥
گُر پرسادی انّمرِتُ نہی پِیا ترِسنا بھُوکھ ن جائی ـ ـ	----	ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥
منمُکھ مُوڑھ جلت اہنّکاری ہئُمےَ وِچ دُکھُ پائی ـ ـ	----	ਮਨਮੁਖ ਮੂੜ੍ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥
آوت جات بِرتھا جنمُ گوائِیا دُکھِ لاگےَ پچھُتائی ـ ـ	----	ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥
جِس تے اُپجے تِسہِ ن چیتہِ دھرِگُ جِیوڑُ دھرِگُ کھائی ـ ـ1ـ ـ	----	ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥
پّرانڑی گُرمُکھِ نامُ دھِیائی ـ ـ	----	ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥
ہرِ ہرِ کرِپا کرے گُرُ میلے ہرِ ہرِ نامُ سمائی ـ ـ1ـ ـ رہاءُ ـ ـ	----	ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮੁ ਸਮਾਈ ॥੧॥ ਰਹਾਉ ॥
منمُکھ جنمُ بھئِیا ہےَ بِرتھا آوت جات لجائی ـ ـ	----	ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥

کامِ کّرودھِ ڈُوبے ابھِمانی ہئُمےَ وِچ جلِ جائی --	-----	ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥
تِن سِدھِ ن بُدھِ بھئی متِ مدھِم لوبھ لہرِ دُکھُ پائی --	-----	ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥
گُر بِہُون مہا دُکھُ پائِیا جم پکرے بِللائی --2--	-----	ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥
ہرِ کا نامُ اگوچرُ پائِیا گُرمُکھِ سہجِ سُبھائی --	-----	ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥
نامُ نِدھانُ وسِیا گھٹ انّترِ رسنا ہرِ گُنّ گائی --	-----	ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥
سدا اننّدِ رہےَ دِنُ راتی ایک سبدِ لِو لائی --	-----	ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥
نامُ پدارتھُ سہجے پائِیا اِہ ستِگُر کی وڈِیائی --3--	-----	ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥
ستِگُر تے ہرِ ہرِ منِ وسِیا ستِگُر کءُ سد بلِ جائی --	-----	ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥
منُ تنُ ارپِ رکھءُ سبھُ آگےَ گُر چرنّٹی چِتُ لائی --	-----	ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥

اپنٔی کرِپا کرہُ گُر پوُرے آپے لَیہُ مِلائی ۔۔	----	ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥
ہم لوہ گُر ناو بوہِتھا نانک پارِ لنّگھائی ۔۔4۔۔7۔۔	----	ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥
ملار مہلا[1] 4 پڑتال گھرُ 3 | [1]محلا۔	----	ਮਲਾਰ ਮਹਲਾ ੪ ਪੜਤਾਲ ਘਰੁ ੩
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
ہرِ جن بولت سّرِیرام ناما مِلِ سادھسنّگتِ ہرِ تور ۔۔1۔۔ رہاءُ ۔۔	----	ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥
ہرِ دھنُ بنجہُ ہرِ دھنُ سنّچہُ جِسُ لاگت ہےَ نہی چور ۔۔1۔۔	----	ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥
چاتّرِک مور بولت دِنُ راتی سُنِ گھنِہر کی گھور ۔۔2۔۔	----	ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥
جو بولت ہےَ مّرِگ مِین پنّکھیرُو سُ بِنُ ہرِ جاپت ہےَ نہی ہور ۔۔3۔۔	----	ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥
نانک جن ہرِ کیِرتِ گائی چھوُٹِ گِئِئو جم کا سبھ سور ۔۔4۔۔1۔۔8۔۔	----	ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥
ملار مہلا[1] 4 ۔۔ | [1]محلا۔	----	ਮਲਾਰ ਮਹਲਾ ੪ ॥

رام رام بولِ بولِ کھوجتے بڈبھاگی --	----	ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
ہرِ کا پنّتھُ کوئُو بتاوےَ ہءُ تا کےَ پاءِ لاگی --1-- رہاءُ --	----	ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
ہرِ ہمارو مِیتُ سکھائی ہم ہرِ سِءُ پّرِیتِ لاگی --	----	ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥
ہرِ ہم گاوہِ ہرِ ہم بولہِ ائُرُ دُتِیا پّرِیتِ ہم تِیاگی --1--	----	ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
منموہن مورو پّرِیتم رامُ ہرِ پرماننّدُ بیَراگی --	Page# [1266]	ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
ہرِ دیکھے جِیوت ہےَ نانکُ اِک نِمکھ پلو مُکھِ لاگی --2--2--9--9--13--9--31- -	----	ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥
راگُ ملار مہلا[1] 5 چئُپدے گھرُ 1 | محلا[1]-	----	ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کِیا تُو سوچہِ کِیا تُو چِتوہِ کِیا تُوںّ کرہِ اُپاۓ --	----	ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥

تا کءُ کہہُ پرواہ کاہُو کی جِہ گوپال سہاےَ --1--	----	ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
برسےَ میگھُ سکھی گھرِ پاہُن آےَ --	----	ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
موہِ دِین کِرپا نِدھِ ٹھاکُر نو نِدھِ نامِ سماےَ --1-- رہاءُ --	----	ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
انِک پّرکار بھوجن بہُ کیِۓ بہُ بِنّجن مِسٹاےَ --	----	ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
کری پاکسال سوچ پوِتّرا ہُنِ لاوہُ بھوگُ ہرِ راےَ --2--	----	ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
دُسٹ بِدارے ساجن رہسے اِہِ منّدِر گھر اپناےَ --	----	ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
جءُ گّرِہِ لالُ رنّگیِئو آئِیا تءُ مےَ سبھِ سُکھ پاےَ --3--	----	ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
سنّت سبھا اوٹ گُر پُورے دھُرِ مستکِ لیکھُ لِکھاےَ --	----	ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
جن نانک کنّتُ رنّگِیلا پائِیا پھِرِ دُوکھُ ن لاگےَ آےَ --4--1--	----	ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
ملار مہلا[1] 5 -- | محلا[1]-	----	ਮਲਾਰ ਮਹਲਾ ੫ ॥

ਖੀਰ ਅਧਾਰਿ ਬਾਰਿਕੁ ਜਬ ਹੋਤਾ
ਬਿਨੁ ਖੀਰੈ ਰਹਨੁ ਨ ਜਾਈ ॥

کھیر ادھارِ بارِکُ جب ہوتا
بِنُ کھیرے رہنُ ن جائی --

ਸਾਰਿ ਸਮ੍ਹਾਲਿ ਮਾਤਾ ਮੁਖਿ ਨੀਰੈ
ਤਬ ਓਹੁ ਤ੍ਰਿਪਤਿ ਅਘਾਈ ॥੧॥

سارِ سمھّالِ ماتا مُکھِ نیرے
تب اوہُ ترِپتِ اگھائی --1--

ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥

ہم بارِک پِتا پّربھُ داتا --

ਭੂਲਹਿ ਬਾਰਿਕ ਅਨਿਕ ਲਖ ਬਰੀਆ
ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥

بھُولہِ بارِک انِک لکھ برِییا
ان ٹھئُر ناہی جہ جاتا --1-- رہاءُ --

ਚੰਚਲ ਮਤਿ ਬਾਰਿਕ ਬਪੁਰੇ ਕੀ
ਸਰਪ ਅਗਨਿ ਕਰ ਮੇਲੈ ॥

چنّچل متِ بارِک بپُرے کی
سرپ اگنِ کر میلے --

ਮਾਤਾ ਪਿਤਾ ਕੰਠਿ ਲਾਇ ਰਾਖੈ
ਅਨਦ ਸਹਜਿ ਤਬ ਖੇਲੈ ॥੨॥

ماتا پِتا کنّٹھِ لاءِ راکھے
اند سہجِ تب کھیلے --2--

ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ
ਤਿਸੁ ਬਾਰਿਕ ਭੂਖ ਕੈਸੀ ॥

جِس کا پِتا تُو ہے میرے سُیامی
تِسُ بارِک بھُوکھ کیسی --

ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ
ਮਨਿ ਬਾਂਛੈ ਸੋ ਲੈਸੀ ॥੩॥

نو نِدھِ نامُ نِدھانُ گ٘رِہِ تیرے
منِ بانْچھے سو لیسی --3--

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ
ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥

پِتا ک٘رِپالِ آگِیا اِہ دِینی
بارِکُ مُکھِ مانْگے سو دینا --

ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ
ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥

نانک بارِکُ درسُ پّربھ چاہے
موہِ ہ٘ردے بسہِ نت چرنا --4--2--

ملار مہلا[1] 5 --	[1]محلا-	----	ਮਲਾਰ ਮਹਲਾ ੫ ॥
سگل بِدھی جُرِ آہرُ کرِیا تجِئو سگل اندّیسا --	----	ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥
کارجُ سگل ارنّبھِئو گھر کا ٹھاکُر کا بھاروسا --1--	----	ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥
سُنیئے باجے باج سُہاوی --	----	ਸੁਨੀਐ ਬਾਜੈ ਬਾਜ ਸੁਹਾਵੀ ॥
بھورُ بھئِیا مے پِرء مُکھ پیکھے گرِہِ منگل سُہلاوی --1-- رہاءُ --	----	ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥
منُویا لاءِ سوارے تھاناں پُوچھءُ سنّتا جاۓ --	----	ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥
کھوجت کھوجت مے پاہُن مِلِئو بھگتِ کرءُ نِوِ پاۓ --2--	----	ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥
جب پِرء آءِ بسے گرِہِ آسنِ تب ہم منگلُ گائِیا --	----	ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥
مِیت ساجن میرے بھۓ سُہیلے پربھُ پُورا گُرو مِلائِیا --3--	Page# [1267]	ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥
سکھی سہیلی بھۓ انندا گُرِ کارج ہمرے پُورے --	----	ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥

کہ نانک ور ملیا سُکھداتا
چھوڈِ ن جائی دُورے --4--3--
---- ਕਹੁ ਨਾਨਕ ਵਰੁ ਮਿਲਿਆ ਸੁਖਦਾਤਾ
ਛੋਡਿ ਨ ਜਾਈ ਦੂਰੇ ॥੪॥੩॥

ملار مہلا[1] 5 -- | محلا[1]-
---- ਮਲਾਰ ਮਹਲਾ ੫ ॥

راج تے کیٹ کیٹ تے سُرپتِ
کرِ دوکھ جٹھر کءُ بھرتے --
---- ਰਾਜ ਤੇ ਕੀਟ ਕੀਟ ਤੇ ਸੁਰਪਤਿ
ਕਰਿ ਦੋਖ ਜਠਰ ਕਉ ਭਰਤੇ ॥

کرِپا ندھِ چھوڈِ آن کءُ پُوجہِ
آتم گھاتی ہرتے --1--
---- ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ
ਆਤਮ ਘਾਤੀ ਹਰਤੇ ॥੧॥

ہرِ بِسرت تے دُکھِ دُکھِ مرتے --
---- ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥

انِک بار بھرمہِ بہُ جونی
ٹیک ن کاہُو دھرتے --1-- رہاءُ --
---- ਅਨਿਕ ਬਾਰ ਭ੍ਰਮਹਿ ਬਹੁ ਜੋਨੀ
ਟੇਕ ਨ ਕਾਹੂ ਧਰਤੇ ॥੧॥ ਰਹਾਉ ॥

تیاگِ سُیامی آن کءُ چِتوت
مُوڑ مُگدھ کھل کھرتے --
---- ਤਿਆਗਿ ਸੁਆਮੀ ਆਨ ਕਉ ਚਿਤਵਤ
ਮੂੜ ਮੁਗਧ ਖਲ ਖਰ ਤੇ ॥

کاگر ناو لنگھہِ کت ساگرُ
بِرتھا کتھت ہم ترتے --2--
---- ਕਾਗਰ ਨਾਵ ਲੰਘਹਿ ਕਤ ਸਾਗਰੁ
ਬ੍ਰਿਥਾ ਕਥਤ ਹਮ ਤਰਤੇ ॥੨॥

سِو بِرنچِ اسُر سُر جیتے
کال اگنِ مہِ جرتے --
---- ਸਿਵ ਬਿਰੰਚਿ ਅਸੁਰ ਸੁਰ ਜੇਤੇ
ਕਾਲ ਅਗਨਿ ਮਹਿ ਜਰਤੇ ॥

نانک سرنِ چرن کملن کی
تُمہ ن ڈارہُ پربھ کرتے --3--4--
---- ਨਾਨਕ ਸਰਨਿ ਚਰਨ ਕਮਲਨ ਕੀ
ਤੁਮ੍ ਨ ਡਾਰਹੁ ਪ੍ਰਭ ਕਰਤੇ ॥੩॥੪॥

راگُ ملار مہلا[1] 5 دُپدے گھرُ 1 | محلا[1]-
---- ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧

ੴ ستِگر پرسادِ --

ੴ ਸਤਿਗੁਰ ਪ੍ਰਸਾਦਿ ॥

پربھ میرے اوءِ بیراگی تِیاگی --

ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥

ہءُ اِکُ کھِنُ تِسُ بِنُ رہِ ن سکءُ
پرِیتِ ہماری لاگی --1-- رہاءُ --

ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ
ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥

اُن کے سنّگِ موہِ پربھُ چِتِ آوے
سنّت پرسادِ موہِ جاگی --

ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ
ਸੰਤ ਪ੍ਰਸਾਦਿ ਮੋਹਿ ਜਾਗੀ ॥

سُنِ اُپدیسُ بھۓ من نِرمل
گُن گاۓ رنّگِ رانْگی --1--

ਸੁਨਿ ਉਪਦੇਸੁ ਭਏ ਮਨ ਨਿਰਮਲ
ਗੁਨ ਗਾਏ ਰੰਗਿ ਰਾਂਗੀ ॥੧॥

اِہُ منُ دےءِ کیۓ سنّت مِیتا
کرِپال بھۓ بڈبھا گِیں --

ਇਹੁ ਮਨੁ ਦੇਇ ਕੀਏ ਸੰਤ ਮੀਤਾ
ਕ੍ਰਿਪਾਲ ਭਏ ਬਡਭਾਗੀ ॥

مہا سُکھُ پائِیا برنِ ن ساکءُ
رینُ نانک جن پاگی --2--1--5--

ਮਹਾ ਸੁਖੁ ਪਾਇਆ ਬਰਨਿ ਨ ਸਾਕਉ
ਰੇਨੁ ਨਾਨਕ ਜਨ ਪਾਗੀ ॥੨॥੧॥੫॥

ملار مہلا[1] 5 -- | [1]محلا-

ਮਲਾਰ ਮਹਲਾ ੫ ॥

مائی موہِ پرِیتمُ دیہُ مِلائی --

ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥

سگل سہیلی سُکھ بھرِ سُوتی
جِہ گھرِ لالُ بسائی --1-- رہاءُ --

ਸਗਲ ਸਹੇਲੀ ਸੁਖ ਭਰਿ ਸੂਤੀ
ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥

موہِ اوگن پربھُ سدا دئِیالا
موہِ نِرگُن کِیا چترُائی --

ਮੋਹਿ ਅਵਗਨ ਪ੍ਰਭੁ ਸਦਾ ਦਇਆਲਾ
ਮੋਹਿ ਨਿਰਗੁਨਿ ਕਿਆ ਚਤੁਰਾਈ ॥

کرءُ برابرِ جو پِرّء سنّگِ راتِیں اِہ ہئُمَے کی ڈھیِٹھائی --1--	----	ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥੧॥
بھئی نِمانڑی سرنِ اِک تاکی گُر ستِگُر پُرکھ سُکھدائی --	----	ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥
ایک نِمکھ مہِ میرا سبھُ دُکھُ کاٹِیا نانک سُکھِ رَینِ بِہائی --2--2--6--	----	ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥
ملار مہلا[1] 5 -- | [1]محلا-	----	ਮਲਾਰ ਮਹਲਾ ੫ ॥
برسُ میگھ جی تِلُ بِلمُ ن لاءُ --	----	ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥
برسُ پِیارے منہِ سدھارے ہوءِ انُدُ سدا مِنِ چاءُ --1-- رہاءُ --	----	ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥
ہم تیری دھر سُیاۄمیا میرے تُو کِءُ منہُ بِسارے --	----	ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥
اِسترّی رُوپ چیری کی نِیائی سوبھ نہی بِنُ بھرتارے --1--	----	ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥
بِنءُ سُنِئو جب ٹھاکُر میرے بیگِ آئِئو کِرپا دھارے --	Page# [1268]	ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥
کہُ نانک میرو بنِئو سُہاگو پتِ سوبھا بھلے اچارے --7--3--2--	----	ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥

ملار مہلا[1] 5 -- | محلا[1]-	----	ਮਲਾਰ ਮਹਲਾ ੫ ॥
پّریتم ساچا نامُ دھِیاءِ --	----	ਪ੍ਰੀਤਮ ਸਾਚਾ ਨਾਮੁ ਧਿਆਇ ॥
دُوکھ درد بِنسےَ بھو ساگرُ گُر کی مُورتِ رِدےَ بساءِ --1-- رہاءُ --	----	ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥
دُسمن ہتے دوکھی سبھ وِیاپے ہرِ سرݨائی آئِیا --	----	ਦੁਸਮਨ ਹਤੇ ਦੋਖੀ ਸਭ ਵਿਆਪੇ ਹਰਿ ਸਰਣਾਈ ਆਇਆ ॥
راکھنہارےَ ہاتھ دے راکھِئو نامُ پدارتھُ پائِیا --1--	----	ਰਾਖਨਹਾਰੈ ਹਾਥ ਦੇ ਰਾਖਿਓ ਨਾਮੁ ਪਦਾਰਥੁ ਪਾਇਆ ॥੧॥
کرِ کِرپا کِلوِکھ سبھِ کاٹے نامُ نِرملُ منِ دِییا --	----	ਕਰਿ ਕਿਰਪਾ ਕਿਲਵਿਖ ਸਭਿ ਕਾਟੇ ਨਾਮੁ ਨਿਰਮਲੁ ਮਨਿ ਦੀਆ ॥
گُݨ نِدھانُ نانک منِ وسِیا باہُڑِ دُوکھ ن تھِیِیا --2--4--8--	----	ਗੁਣ ਨਿਧਾਨੁ ਨਾਨਕ ਮਨਿ ਵਸਿਆ ਬਾਹੁੜਿ ਦੂਖ ਨ ਥੀਆ ॥੨॥੪॥੮॥
ملار مہلا[1] 5 -- | محلا[1]-	----	ਮਲਾਰ ਮਹਲਾ ੫ ॥
پّربھ میرے پّریتم پّران پِیارے --	----	ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥
پّریم بھگتِ اپنو نامُ دِجےَ دئِیال انُگّرہُ دھارے --1-- رہاءُ --	----	ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥
سِمرءُ چرن تُہارے پّریتم رِدےَ تُہاری آسا --	----	ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ॥

سنَت جنا پہِ کرءُ بینتی منِ درسن کی پیاسا --1--	----	ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥੧॥
بِچھُرت مرنُ جیونُ ہرِ ملتے جن کءُ درسنُ دِیجَے --	----	ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥
نام ادھارُ جیون دھنُ نانک پرَبھ میرے کِرپا کیجے --2--5--9--	----	ਨਾਮ ਅਧਾਰੁ ਜੀਵਨ ਧਨੁ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥
ملار مہلا[1] 5 -- | محلا[1]-	----	ਮਲਾਰ ਮਹਲਾ ੫ ॥
اب اپنے پرِیتم سِءُ بن آئی --	----	ਅਬ ਅਪਨੇ ਪ੍ਰੀਤਮ ਸਿਉ ਬਨ ਆਈ ॥
راجا رامُ رمت سُکھُ پائِئو برسُ میگھ سُکھدائی --1-- رہاءُ --	----	ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥੧॥ ਰਹਾਉ ॥
اِکُ پلُ بِسرت نہی سُکھ ساگرُ نامُ نوے نِدھِ پائی --	----	ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥
اُدَوتُ بھئِئو پُورن بھاوی کو بھیٹے سنّت سہائی --1--	----	ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥੧॥
سُکھ اُپجے دُکھ سگل بِناسے پاربرَہم لِو لائی --	----	ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥
ترِئو سنسارُ کٹھِن بھے ساگرُ ہرِ نانک چرن دھیائی --2--6--10--	----	ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥੨॥੬॥੧੦॥
ملار مہلا[1] 5 -- | محلا[1]-	----	ਮਲਾਰ ਮਹਲਾ ੫ ॥

گھنہر برس سگل جگُ چھائِیا --	ਘਨਿਹਰ ਬਰਸਿ ਸਗਲ ਜਗੁ ਛਾਇਆ ॥
بھئے کرِپال پرِیتم پربھ میرے اند منگل سُکھ پائِیا --1-- رہاءُ --	ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥
مِٹے کلیس ترِسن سبھ بُوجھی پاربرہم منِ دھِیائِیا --	ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥
سادھسنگِ جنم مرن نِوارے بہُرِ ن کتہو دھائِیا --1--	ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥੧॥
منُ تنُ نامِ نرنجنِ راتءُ چرن کمل لِو لائِیا --	ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥
انگیکارُ کیِئو پربھِ اپنے نانک داس سرنائِیا --2--7--11--	ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥
ملار مہلا[1] 5 -- | محلا[1]	ਮਲਾਰ ਮਹਲਾ ੫ ॥
بِچھُرت کِءُ جیِوے اوءِ جیِون --	ਬਿਛੁਰਤ ਕਿਉ ਜੀਵੇ ਓਇ ਜੀਵਨ ॥
چِتہِ اُلاس آس مِلبے کی چرن کمل رس پیِون --1-- رہاءُ --	ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ ॥
جِن کءُ پِیاس تُماری پرِیتم تِن کءُ انترُ ناہی --	ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥
جِن کءُ بِسرے میرو رامُ پِیارا سے مُوۓ مرِ جانْہیں --1--	ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥

مَنِ تَنِ رَوِ رہِیا جگدِیسُر پیکھت سدا ہجُورے[1] ـــ | [1]حضُورے۔	----	ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥
نانک رَوِ رہِئو سبھ انترِ سرب رہِیا بھرپُورے ــ12ــ8ــ2ــ	Page# [1269]	ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
ملار مہلا[1] 5 ـــ | [1]محلا۔	----	ਮਲਾਰ ਮਹਲਾ ੫ ॥
ہرِ کے بھجنِ کئُن کئُن ن تارے ـــ	----	ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥
کھگ تن مِین تن مِرگ تن براہ تن سادھُو سنّگِ اُدھارے ــ1ــ رہاءُ ــ	----	ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥
دیو کُل دَیت کُل جکھّیِ کِنّر نر ساگر اُترے پارے ـــ	----	ਦੇਵ ਕੁਲ ਦੈਤ ਕੁਲ ਜਖ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ ॥
جو جو بھجنُ کرے سادھُو سنّگِ تا کے دُوکھ بِدارے ــ1ــ	----	ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
کام کرودھ مہا بِکھیا رس اِن تے بھۓ نِرارے ـــ	----	ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥
دِین دئِیال جپہِ کرُݨا مےَ نانک سد بلِہارے ــ2ــ9ــ13ــ	----	ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥
ملار مہلا[1] 5 ـــ | [1]محلا۔	----	ਮਲਾਰ ਮਹਲਾ ੫ ॥

آجُ مے بَیسِئو ہرِہاٹ --

ਆਜੁ ਮੈ ਬੈਸਿਓ ਹਰਿ ਹਾਟ ॥

نامُ راسِ ساجھی کرِ جن سِءُ
جانْءُ ن جم کےَ گھاٹ --1-- رہاءُ
--

ਨਾਮੁ ਰਾਸਿ ਸਾਝੀ ਕਰਿ ਜਨ ਸਿਉ
ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥

دھارِ انگّرہُ پاربّرہمِ راکھے
بھّرم کے کھُلّہے کپاٹ --

ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ
ਭ੍ਰਮ ਕੇ ਖੁਲ੍ਹੇ ਕਪਾਟ ॥

بیسُمار[1] ساہُ پّربھُ پائِیا
لاہا چرن ندھِ کھاٹ --1-- | [1]بیشُمار-

ਬੇਸੁਮਾਰ ਸਾਹੁ ਪ੍ਰਭੁ ਪਾਇਆ
ਲਾਹਾ ਚਰਨ ਨਿਧਿ ਖਾਟ ॥੧॥

سرنِ گہی اچُت ابِناسی
کِلبِکھ کاڈھے ہےَ چھانْٹِ --

ਸਰਨਿ ਗਹੀ ਅਚੁਤ ਅਬਿਨਾਸੀ
ਕਿਲਬਿਖ ਕਾਢੇ ਹੈ ਛਾਂਟਿ ॥

کلِ کلیس مٹے داس نانک
بہُرِ ن جونی ماٹ --2--10--14--

ਕਲਿ ਕਲੇਸ ਮਿਟੇ ਦਾਸ ਨਾਨਕ
ਬਹੁਰਿ ਨ ਜੋਨੀ ਮਾਟ ॥੨॥੧੦॥੧੪॥

ملار مہلا[1] 5 -- | [1]محلا-

ਮਲਾਰ ਮਹਲਾ ੫ ॥

بہُ بِدھِ مائِیا موہ ہِرانو --

ਬਹੁ ਬਿਧਿ ਮਾਇਆ ਮੋਹ ਹਿਰਾਨੋ ॥

کوٹِ مدھے کوئُو بِرلا سیوکُ
پُورن بھگتُ چِرانو --1-- رہاءُ --

ਕੋਟਿ ਮਧੇ ਕੋਊ ਬਿਰਲਾ ਸੇਵਕੁ
ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥

اِت اُت ڈولِ ڈولِ سّرمُ پائِئو
تنُ دھنُ ہوت بِرانو --

ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ
ਤਨੁ ਧਨੁ ਹੋਤ ਬਿਰਾਨੋ ॥

لوگ دُراءِ کرت ٹھگیائی ہوتو سنَگِ ن جانو --1--	----	ਲੋਗ ਦੁਰਾਇ ਕਰਤ ਠਗਿਆਈ ਹੋਤੋ ਸੰਗਿ ਨ ਜਾਨੋ ॥੧॥
مِرگ پنکھی مین دِین نیچ اِہ سنَکٹ پھرِ آنو --	----	ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥
کہُ نانک پاہن پربھ تارہُ سادھسنَگتِ سُکھ مانو	----	ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥
--2--11--15--		
ملار مہلا[1] 5 -- | محلا[1]-	----	ਮਲਾਰ ਮਹਲਾ ੫ ॥
دُسٹ مُۓ بِکھُ کھائی ری مائی --	----	ਦੁਸਟ ਮੁਏ ਬਿਖੁ ਖਾਈ ਰੀ ਮਾਈ ॥
جِس کے جیء تِن ہی رکھِ لینے میرے پربھ کءُ کرپا آئی --1-- رہاءُ --	----	ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥
انترجامی سبھ مہِ ورتےَ تاں بھءُ کیسا بھائی --	----	ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥
سنگِ سہائی چھوڈِ ن جائی پربھُ دِسےَ سبھنی ٹھائیں --1--	----	ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ ॥੧॥
اناتھا ناتھُ دِین دُکھ بھنجن آپِ لیۓ لڑِ لائی --	----	ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥

ہر کی اوٹ جیوہِ داس تیرے نانک پّربھ سرنائی --2--12--16--	----	ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥
ملار مہلا[1] 5 -- | [1]محلا۔	----	ਮਲਾਰ ਮਹਲਾ ੫ ॥
من میرے ہرِ کے چرن روِجے --	----	ਮਨ ਮੇਰੇ ਹਰਿ ਕੇ ਚਰਨ ਰਵੀਜੈ ॥
درس پیاس میرو مَنُ موہِئو ہرِ پنّکھ لگاءِ مِلیجے --1-- رہاءُ --	----	ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
کھوجت کھوجت مارگُ پائِئو سادھو سیو کرِیجے --	----	ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥
دھارِ انگرہُ سُیامی میرے نامُ مہا رَس پیجے --1--	----	ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
ترّاہِ ترّاہِ کرِ سرنی آئے جلتءُ کِرپا کیجے --	----	ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥
کرُ گہِ لیہُ داس آپُنے کءُ نانک آپنو کیجے --2--13--17--	----	ਕਰੁ ਗਹਿ ਲੇਹੁ ਦਾਸ ਆਪੁਨੇ ਕਉ ਨਾਨਕ ਆਪੁਨੋ ਕੀਜੈ ॥੨॥੧੩॥੧੭॥
ملار م: 5 --	----	ਮਲਾਰ ਮਃ ੫ ॥
پّربھ کو بھگتِ وچھلُ بِردائِئو --	Page# [1270]	ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥
نِندک مارِ چرن تل دِینے اپُنو جَس ورتائِئو --1-- رہاءُ --	----	ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥

جے جے کارُ کینو سبھ جگ مہِ دئِیا جیئن مہِ پائِئو --	----	ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥
کنّٹھِ لاءِ اپنو داسُ راکھِئو تاتی واءُ ن لائِئو --1--	----	ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥
انّگیکارُ کیئو میرے سُیامی بھرمُ بھءُ میٹِ سُکھائِئو --	----	ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥
مہا انّد کرہُ داس ہرِ کے نانک بِسّواسُ منِ آئِئو --2--14--18--	----	ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥
محلا[1] | راگُ ملار مہلا[1] 5 چئُپدے گھرُ 2	----	ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨
ੴ ستگُر پرسادِ --	----	ੴ ਸਤਿਗੁਰ ਪ੍ਰਸਾਦਿ ॥
گُرمُکھِ دِسے برہم پسارُ --	----	ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥
گُرمُکھِ ترے گُݨیا بِستھارُ --	----	ਗੁਰਮੁਖਿ ਤ੍ਰੈ ਗੁਣੀਆ ਬਿਸਥਾਰੁ ॥
گُرمُکھِ نادبیدبیچارُ --	----	ਗੁਰਮੁਖਿ ਨਾਦ ਬੇਦ ਬੀਚਾਰੁ ॥
بِنُ گُر پورے گھور انّدھارُ --1--	----	ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥
میرے من گُرُ گُرُ کرت سدا سُکھُ پائیئے --	----	ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥

گُر اُپدیسِ ہرِ ہِردے وسِئو ساسِ گِراسِ اپنٹا کھسمُ[1] دھِیائِۓ --1-- رہاءُ -- | [1]خصمُ-	----	ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਇਐ ॥੧॥ ਰਹਾਉ ॥
گُر کے چرنڑ وِٹہُ بلِ جاءُ --	----	ਗੁਰ ਕੇ ਚਰਣ ਵਿਟਹੁ ਬਲਿ ਜਾਉ ॥
گُر کے گُنڑ اندِنُ نِت گاءُ --	----	ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥
گُر کی دھوڑِ کرءُ اِسنانُ --	----	ਗੁਰ ਕੀ ਧੂੜਿ ਕਰਉ ਇਸਨਾਨੁ ॥
ساچی درگہ پائیۓَ مانُ --2--	----	ਸਾਚੀ ਦਰਗਹ ਪਾਈਐ ਮਾਨੁ ॥੨॥
گُرُ بوہِتھُ بھوجل تارنٹہارُ --	----	ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥
گُرِ بھیٹیۓَ ن ہوءِ جونِ اُتارُ --	----	ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥
گُر کی سیوا سو جنُ پاۓ --	----	ਗੁਰ ਕੀ ਸੇਵਾ ਸੋ ਜਨੁ ਪਾਏ ॥
جا کءُ کرمِ لِکھیا دھُرِ آۓ --3--	----	ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥
گُرُ میری جِیونِ گُرُ آدھارُ --	----	ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥
گُرُ میری ورتنِ گُرُ پروارُ --	----	ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥
گُرُ میرا کھسمُ[1] ستِگُر سرنٹائی -- | [1]خصمُ-	----	ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥
نانک گُرُ پاربّرہمُ جا کی کِیم[1] ن پائی --4--1--19-- | [1]قیم-	----	ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥
ملار مہلا[1] 5 -- | [1]محلا-	----	ਮਲਾਰ ਮਹਲਾ ੫ ॥
گُر کے چرن ہِردے وساۓ --	----	ਗੁਰ ਕੇ ਚਰਨ ਹਿਰਦੈ ਵਸਾਏ ॥
کرِ کِرپا پرّبھِ آپِ مِلاۓ --	----	ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥

اپنے سیوک کءُ لئے پّربھُ لاءِ --	----	ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥
تا کی کیِمتِ[1] کہی ن جاءِ --1-- | [1]قیمتِ-	----	ਤਾ ਕੀ ਕੀਮਤਿ ਕਹੀ ਨ ਜਾਇ ॥੧॥
کرِ کرِپا پوُرن سُکھداتے --	----	ਕਰਿ ਕਿਰਪਾ ਪੂਰਨ ਸੁਖਦਾਤੇ ॥
تُمّہری کرِپا تے توُنّ چِتِ آوہِ آٹھ پہر تیرَے رنّگِ راتے --1-- رہاءُ --	----	ਤੁਮ੍ਹ੍ਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥
گاوݨُ سُنݨُ سبھُ تیرا بھاݨا --	----	ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥
ہُکمُ[1] بوُجھےَ سو ساچِ سماݨا -- | [1]حُکمُ-	----	ਹੁਕਮੁ ਬੂਝੈ ਸੋ ਸਾਚਿ ਸਮਾਣਾ ॥
جپِ جپِ جیِوہِ تیرا ناںْءُ --	----	ਜਪਿ ਜਪਿ ਜੀਵਹਿ ਤੇਰਾ ਨਾਂਉ ॥
تُجھ بِنُ دوُجا ناہی تھاءُ --2--	----	ਤੁਝ ਬਿਨੁ ਦੂਜਾ ਨਾਹੀ ਥਾਉ ॥੨॥
دُکھ سُکھ کرتے ہُکمُ[1] رجاءِ[2] -- | [1]حُکمُ- [2]رضاءِ-	----	ਦੁਖ ਸੁਖ ਕਰਤੇ ਹੁਕਮੁ ਰਜਾਇ ॥
بھاݨےَ بکھس[1] بھاݨےَ دےءِ سجاءِ[2] -- | [1]بخش- [2]سزاءِ-	----	ਭਾਣੈ ਬਖਸ ਭਾਣੈ ਦੇਇ ਸਜਾਇ ॥
دُہاں سِرِیا کا کرتا آپِ --	----	ਦੁਹਾਂ ਸਿਰਿਆ ਕਾ ਕਰਤਾ ਆਪਿ ॥
کُرباݨُ[1] جانْئی تیرے پرتاپ --3-- | [1]قُرباݨُ-	----	ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥
تیری کیِمتِ[1] توُہےَ جاݨہِ -- | [1]قیمتِ-	----	ਤੇਰੀ ਕੀਮਤਿ ਤੂਹੈ ਜਾਣਹਿ ॥
توُ آپے بوُجھہِ سُݨِ آپِ وکھاݨہِ --	----	ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥
سیئی بھگت جو تُدھُ بھاݨے --	----	ਸੇਈ ਭਗਤ ਜੋ ਤੁਧੁ ਭਾਣੇ ॥

نانکؔ تِن کےَ سد کُرباݨے[1] ــ4ــ2ــ20ــ | [1]قُرباݨے۔	----	ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥
ملار مہلا[1] 5 ــ | [1]محلا۔	Page# [1271]	ਮਲਾਰ ਮਹਲਾ ੫ ॥
پریسرُ ہویا دئِیالُ ــ	----	ਪਰਮੇਸਰੁ ਹੋਆ ਦਇਆਲੁ ॥
میگھُ ورسےَ انّمرِت دھار ــ	----	ਮੇਘੁ ਵਰਸੈ ਅੰਮ੍ਰਿਤ ਧਾਰ ॥
سگلے جیء جنّت ترِپتاسے ــ	----	ਸਗਲੇ ਜੀਅ ਜੰਤ ਤ੍ਰਿਪਤਾਸੇ ॥
کارج آئے پُورے راسے ــ1ــ	----	ਕਾਰਜ ਆਏ ਪੂਰੇ ਰਾਸੇ ॥੧॥
سدا سدا من نامُ سمّھالِ ــ	----	ਸਦਾ ਸਦਾ ਮਨ ਨਾਮੁ ਸਮ੍ਹ੍ਹਾਲਿ ॥
گُر پُورے کی سیوا پائِیا اَتھےَ اوتھےَ نِبہےَ نالِ ــ1ــ رہاءُ ــ	----	ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
دُکھُ بھنّنا بھےَ بھنّجنہار ــ	----	ਦੁਖੁ ਭੰਨਾ ਭੈ ਭੰਜਨਹਾਰ ॥
آپݨِیا جِیا کی کِیتی سار ــ	----	ਆਪਣਿਆ ਜੀਆ ਕੀ ਕੀਤੀ ਸਾਰ ॥
راکھنہار سدا مِہروان ــ	----	ਰਾਖਨਹਾਰ ਸਦਾ ਮਿਹਰਵਾਨ ॥
سدا سدا جائیِئےَ کُربان[1] ــ2ــ | [1]قُربان۔	----	ਸਦਾ ਸਦਾ ਜਾਈਐ ਕੁਰਬਾਨ ॥੨॥
کالُ گوائِیا کرتےَ آپِ ــ	----	ਕਾਲੁ ਗਵਾਇਆ ਕਰਤੈ ਆਪਿ ॥
سدا سدا من تِس نو جاپِ ــ	----	ਸਦਾ ਸਦਾ ਮਨ ਤਿਸ ਨੋ ਜਾਪਿ ॥
دّرِسٹِ دھارِ راکھے سبھِ جنّت ــ	----	ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥
گُݨ گاوہُ نِت نِت بھگونّت ــ3ــ	----	ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
ایکو کرتا آپے آپ ــ	----	ਏਕੋ ਕਰਤਾ ਆਪੇ ਆਪ ॥

ہرِ کے بھگت جاݨہِ پرتاپ --	----	ਹਰਿ ਕੇ ਭਗਤ ਜਾਣਹਿ ਪਰਤਾਪ ॥
ناوےَ کی پیَج رکھدا آئِیا --	----	ਨਾਵੈ ਕੀ ਪੈਜ ਰਖਦਾ ਆਇਆ ॥
نانکُ بولےَ تِس کا بولائِیا --21--3--4--	----	ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥
ملار مہلا[1] 5 -- | محلا[1]-	----	ਮਲਾਰ ਮਹਲਾ ੫ ॥
گُر سرݨائی سگل نِدھان --	----	ਗੁਰ ਸਰਣਾਈ ਸਗਲ ਨਿਧਾਨ ॥
ساچی درگہِ پائِیئےَ مانُ --	----	ਸਾਚੀ ਦਰਗਹਿ ਪਾਈਐ ਮਾਨੁ ॥
بھّرم بھءُ دُوکھُ دردُ سبھُ جاءِ --	----	ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥
سادھسنّگِ سد ہرِ گُݨ گاءِ --	----	ਸਾਧਸੰਗਿ ਸਦ ਹਰਿ ਗੁਣ ਗਾਇ ॥
من میرے گُرُ پُورا سالاہِ[1] -- | سالاحِ[1]-	----	ਮਨ ਮੇਰੇ ਗੁਰੁ ਪੂਰਾ ਸਾਲਾਹਿ ॥
نامُ نِدھانُ جپہُ دِنُ راتی من چِنّدے پھل پاءِ --1-- رہاءُ --	----	ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥
سِتگُر جیوڈُ اوُرُ ن کوءِ --	----	ਸਤਿਗੁਰ ਜੇਵਡੁ ਅਵਰੁ ਨ ਕੋਇ ॥
گُر پاربّرہمُ پریسرُ سوءِ --	----	ਗੁਰ ਪਾਰਬ੍ਰਹਮੁ ਪਰਮੇਸਰੁ ਸੋਇ ॥
جنم مرݨ دُوکھ تے راکھےَ --	----	ਜਨਮ ਮਰਣ ਦੂਖ ਤੇ ਰਾਖੈ ॥
مائِیا بِکھُ پھِرِ بہُڑِ ن چاکھےَ --2--	----	ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥
گُر کی مہِما کتھنُ ن جاءِ --	----	ਗੁਰ ਕੀ ਮਹਿਮਾ ਕਥਨੁ ਨ ਜਾਇ ॥
گُرُ پریسرُ ساچےَ ناءِ --	----	ਗੁਰੁ ਪਰਮੇਸਰੁ ਸਾਚੈ ਨਾਇ ॥
سچُ سنّجمُ کرݨی سبھُ ساچی --	----	ਸਚੁ ਸੰਜਮੁ ਕਰਣੀ ਸਭੁ ਸਾਚੀ ॥

سو من نرمل جو گر سنگ راچی --3--	----	ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥
گر پورا پائیئے وڈ بھاگ --	----	ਗੁਰੁ ਪੂਰਾ ਪਾਈਐ ਵਡ ਭਾਗਿ ॥
کام کرودھ لوبھ من تے تیاگ --	----	ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥
کر کرپا گر چرن نواس --	----	ਕਰਿ ਕਿਰਪਾ ਗੁਰ ਚਰਣ ਨਿਵਾਸਿ ॥
نانک کی پربھ سچ ارداس[1] --4--4--22-- | عرداس[1]-	----	ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥
راگ ملار مہلا[1] 5 پڑتال گھر 3 | محلا[1]-	----	ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩
ੴ ستگر پرساد --	----	ੴ ਸਤਿਗੁਰ ਪ੍ਰਸਾਦਿ ॥
گر منار پرء دئیار سء رنگ کیا --	----	ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
کینو ری سگل سینگار --	----	ਕੀਨੋ ਰੀ ਸਗਲ ਸੀਗਾਰ ॥
تجئو ری سگل بکار --	----	ਤਜਿਓ ਰੀ ਸਗਲ ਬਿਕਾਰ ॥
دھاوتو استھر تھیا --1-- رہاء --	----	ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥
ایسے رے من پاء کے آپ گواء کے کر سادھن سء سنگ --	----	ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
باجے بجہ مردنگ اناہد کوکل ری رام نام بولے مدھر بین ات سہیا --1--	----	ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥

اَیسی تیرے درسن کی سوبھ اتِ اپار پرِء اموگھ تَیسے ہی سنّگِ سنّت بنے ـــ	----	ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
بھو اُتار نام بھنے ـــ	----	ਭਵ ਉਤਾਰ ਨਾਮ ਭਨੇ ॥
رم رام رام مال ـــ	----	ਰਮ ਰਾਮ ਰਾਮ ਮਾਲ ॥
منِ پھیرتے ہرِ سنّگِ سنّگیا ـــ	----	ਮਨਿ ਫੇਰਤੇ ਹਰਿ ਸੰਗਿ ਸੰਗੀਆ ॥
جن نانک پرِءُ پرِیتمُ تھِیا ـــ23ـــ1ـــ2ـــ	Page# [1272]	ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥
ملار مہلا[1] 5 ـــ | [1]محلا ـ	----	ਮਲਾਰ ਮਹਲਾ ੫ ॥
منُ گھنَے بھ‍رمَے بنَے ـــ	----	ਮਨੁ ਘਨੈ ਭ੍ਰਮੈ ਬਨੈ ॥
اُمکِ ترسِ چالَے ـــ	----	ਉਮਕਿ ਤਰਸਿ ਚਾਲੈ ॥
پربھ ملبے کی چاہ ـــ1ـــ رہاءُ ـــ	----	ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥
ترَے گُن مائی موہِ آئی کہنّءُ بیدن کاہِ ـــ1ـــ	----	ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥
آن اُپاو سگر کیِۓ نہِ دُوکھ ساکہِ لاہِ ـــ	----	ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥
بھجُ سرنِ سادھُو نانکا مِلُ گُن گوبِنّدہِ گاہِ ـــ2ـــ2ـــ24ـــ	----	ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥
ملار مہلا[1] 5 ـــ | [1]محلا ـ	----	ਮਲਾਰ ਮਹਲਾ ੫ ॥

پِرِء کی سوبھ سُہاونی نیکی --	----	ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥
ہاہا ہُوہُو گنّدھرّب اپسرا اننّد منّگل رس گاونی نیکی --1-- رہاءُ --	----	ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥
دھُنِت لِلت گُنگّیِ انِک بھانْتِ بہُ بِدھِ رُوپ دِکھاونی نیکی --1--	----	ਧੁਨਿਤ ਲਲਿਤ ਗੁਨਗ੍ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥
گِرِ تر تھل جل بھون بھرپُرِ گھٹِ گھٹِ لالن چھاونی نیکی --	----	ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥
سادھسنّگِ رامئِیا رسُ پائِئو نانک جا کےَ بھاونی نیکی --25--3--2--	----	ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥
ملار مہلا[1] 5 -- | [1]محلا-	----	ਮਲਾਰ ਮਹਲਾ ੫ ॥
گُر پرِّیتِ پِیارے چرن کمل رِد انّترِ دھارے --1-- رہاءُ --	----	ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥
درسُ سپھلِئو درسُ پیکھِئو گۓ کِلبِکھ گۓ --	----	ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥
من نِرمل اُجیارے --1--	----	ਮਨ ਨਿਰਮਲ ਉਜੀਆਰੇ ॥੧॥
بِسم بسمےَ بِسم بھئی --	----	ਬਿਸਮ ਬਿਸਮੈ ਬਿਸਮ ਭਈ ॥

اگھ کوٹِ ہرتے نام لئی --	----	ਅਘ ਕੋਟਿ ਹਰਤੇ ਨਾਮ ਲਈ ॥
گُر چرن مستکُ ڈارِ پہی --	----	ਗੁਰ ਚਰਨ ਮਸਤਕੁ ਡਾਰਿ ਪਹੀ ॥
پّربھ ایک تُوہیں ایک تُہی --	----	ਪ੍ਰਭ ਏਕ ਤੂੰਹੀ ਏਕ ਤੁਹੀ ॥
بھگت ٹیک تُہارے --	----	ਭਗਤ ਟੇਕ ਤੁਹਾਰੇ ॥
جن نانک سرنِ دُیارے --26--4--2--	----	ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥
ملار مہلا[1] 5 -- | محلا[1]	----	ਮਲਾਰ ਮਹਲਾ ੫ ॥
برسُ سرسُ آگیا --	----	ਬਰਸੁ ਸਰਸੁ ਆਗਿਆ ॥
ہوہِ آنند سگل بھاگ --1-- رہاءُ --	----	ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥
سنّت سنگے منُ پرپھڑے مِلِ میگھ دھر سُہاگ --1--	----	ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥
گھنگھور پّریتِ مور --	----	ਘਨਘੋਰ ਪ੍ਰੀਤਿ ਮੋਰ ॥
چِتُ چاتّرِک بُوند اور --	----	ਚਿਤੁ ਚਾਤ੍ਰਿਕ ਬੂੰਦ ਓਰ ॥
اَیسو ہرِ سنگے من موہ --	----	ਐਸੋ ਹਰਿ ਸੰਗੇ ਮਨ ਮੋਹ ॥
تیاگِ مائیا دھوہ --	----	ਤਿਆਗਿ ਮਾਇਆ ਧੋਹ ॥
مِلِ سنّت نانک جاگیا --2--5--27--	----	ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥
ملار مہلا[1] 5 -- | محلا[1]	----	ਮਲਾਰ ਮਹਲਾ ੫ ॥
گُن گوپال[1] گاءُ نیت -- | گوپال[1]	----	ਗੁਨ ਗੋੁਪਾਲ ਗਾਉ ਨੀਤ ॥
رام نام دھارِ چیت --1-- رہاءُ --	----	ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥

چھوڑِ مانُ تجِ گُمانُ مِلِ سادھُویا کےَ سنّگِ --	----	ਛੋੜਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥
ہرِ سِمرِ ایک رنّگِ مِٹِ جانْہِ دوکھ مِیت --1--	----	ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥
پاربّرہم بھۓ دئِیال --	----	ਪਾਰਬ੍ਰਹਮ ਭਏ ਦਇਆਲ ॥
بِنسِ گۓ بِکھےَ جنجّال[1] -- | [1]زنجّال-	----	ਬਿਨਸਿ ਗਏ ਬਿਖੈ ਜੰਜਾਲ ॥
سادھ جناں کےَ چرن لاگِ --	----	ਸਾਧ ਜਨਾਂ ਕੈ ਚਰਨ ਲਾਗਿ ॥
نانک گاوےَ گوِبنّد نِیت --28--6--2--	----	ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥
ملار مہلا[1] 5 -- | [1]محلا-	----	ਮਲਾਰ ਮਹਲਾ ੫ ॥
گھنُ گرجت گوِبنّد رُوپ --	----	ਘਨੁ ਗਰਜਤ ਗੋਬਿੰਦ ਰੂਪ ॥
گُن گاوت سُکھ چَین --1-- رہاءُ --	----	ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥
ہرِ چرن سرن ترن ساگر دھُنِ انہتا رس بَین --1--	----	ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥
پتھِک پِیاس چِت سروور آتم جلُ لَین --	----	ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥
ہرِ درس پرّیم جن نانک کرِ کِرپا پرّبھ دَین --2--7--29--	----	ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥
ملار مہلا[1] 5 -- | [1]محلا-	----	ਮਲਾਰ ਮਹਲਾ ੫ ॥

ਹੇ ਗੋਬਿੰਦ ਹੇ ਗੋਪਾਲ
ਹੇ ਦਇਆਲ ਲਾਲ ॥੧॥ ਰਹਾਉ ॥

Page# [1273]

ہے گوبِنّد ہے گوپال
ہے دئِیال لال --1-- رہاٗءُ --

ਪ੍ਰਾਨ ਨਾਥ ਅਨਾਥ ਸਖੇ
ਦੀਨ ਦਰਦ ਨਿਵਾਰ ॥੧॥

پّران ناتھ اناتھ سکھے
دِین درد نِوار --1--

ਹੇ ਸਮ੍ਰਥ ਅਗਮ ਪੂਰਨ
ਮੋਹਿ ਮਇਆ ਧਾਰਿ ॥੨॥

ہے سمّرتھ اگم پُورن
موہِ مئِیا دھارِ --2--

ਅੰਧ ਕੂਪ ਮਹਾ ਭਇਆਨ
ਨਾਨਕ ਪਾਰਿ ਉਤਾਰ ॥੩॥੮॥੩੦॥

انّدھ کُوپ مہا بھئِیان
نانک پارِ اُتار --3--8--30--

ਮਲਾਰ ਮਹਲਾ ੧ ਅਸਟਪਦੀਆ ਘਰੁ ੧

ملار مہلا[1] 1 اسٹپدِیا گھرُ 1 | محلا[1]

ੴ ਸਤਿਗੁਰ ਪ੍ਰਸਾਦਿ ॥

ੴ ستِگُر پّرسادِ --

ਚਕਵੀ ਨੈਨ ਨੀਦ ਨਹਿ ਚਾਹੈ
ਬਿਨੁ ਪਿਰ ਨੀਦ ਨ ਪਾਈ ॥

چکوی نَین نِینْد نہِ چاہے
بِنُ پِر نِینْد ن پائی --

ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ
ਨਿਵਿ ਨਿਵਿ ਲਾਗੈ ਪਾਂਈ ॥੧॥

سُورُ چرّہے پّرِءُ دیکھے نَینی
نِوِ نِوِ لاگے پانْئی --1--

ਪਿਰ ਭਾਵੈ ਪ੍ਰੇਮੁ ਸਖਾਈ ॥

پِر بھاوے پّریمُ سکھائی --

ਤਿਸੁ ਬਿਨੁ ਘੜੀ ਨਹੀ ਜਗਿ ਜੀਵਾ
ਐਸੀ ਪਿਆਸ ਤਿਸਾਈ ॥੧॥ ਰਹਾਉ ॥

تِسُ بِنُ گھڑی نہی جگِ جیوا
اَیسی پیاس تِسائی --1-- رہاءُ --

ਸਰਵਰਿ ਕਮਲੁ ਕਿਰਣਿ ਆਕਾਸੀ
ਬਿਗਸੈ ਸਹਜਿ ਸੁਭਾਈ ॥

سرورِ کمل کِرنِ آکاسی
بِگسے سہجِ سُبھائی --

پرِیتم پرِیت بنی ابھ اَیسی
جوتی جوتِ مِلائی --2--

ਪ੍ਰੀਤਮ ਪ੍ਰੀਤਿ ਬਨੀ ਅਭ ਐਸੀ
ਜੋਤੀ ਜੋਤਿ ਮਿਲਾਈ ॥੨॥

چاترِکُ جل بنُ پرِءُ پرِءُ ٹیرے
بِلپ کرے بِللائی --

ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ
ਬਿਲਪ ਕਰੈ ਬਿਲਲਾਈ ॥

گھنہر گھور دسَو دِس برسے
بنُ جل پِیاس ن جائی --3--

ਘਨਹਰ ਘੋਰ ਦਸੌ ਦਿਸਿ ਬਰਸੈ
ਬਿਨੁ ਜਲ ਪਿਆਸ ਨ ਜਾਈ ॥੩॥

مِین نِواس اُپجے جل ہی تے
سُکھ دُکھ پُربِ کمائی --

ਮੀਨ ਨਿਵਾਸ ਉਪਜੈ ਜਲ ਹੀ ਤੇ
ਸੁਖ ਦੁਖ ਪੁਰਬਿ ਕਮਾਈ ॥

کھِنُ تِلُ رہِ ن سکے پلُ جل بنُ
مرنُ جیونُ تِسُ تانْئی --4--

ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ
ਮਰਨੁ ਜੀਵਨੁ ਤਿਸੁ ਤਾਂਈ ॥੪॥

دھن وانڈھی پرُ دیس نِواسی
سچے گر پہِ سبد پٹھائیں --

ਧਨ ਵਾਂਢੀ ਪਿਰੁ ਦੇਸ ਨਿਵਾਸੀ
ਸਚੇ ਗੁਰ ਪਹਿ ਸਬਦ ਪਠਾਈ ॥

گُنْ سنگرِہِ پربھُ رِدے نِواسی
بھگتِ رتی ہرکھائی --5--

ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ
ਭਗਤਿ ਰਤੀ ਹਰਖਾਈ ॥੫॥

پرِءُ پرِءُ کرے سبھے ہے جیتی
گر بھاوے پرِءُ پائیں --

ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ
ਗੁਰ ਭਾਵੈ ਪ੍ਰਿਉ ਪਾਈ ॥

پرِءُ نالے سد ہی سچِ سنگے
ندری میلِ مِلائی --6--

ਪ੍ਰਿਉ ਨਾਲੇ ਸਦ ਹੀ ਸਚਿ ਸੰਗੇ
ਨਦਰੀ ਮੇਲਿ ਮਿਲਾਈ ॥੬॥

سبھ مہِ جیءُ جیءُ ہے سوئی گھٹِ گھٹ رہِیا سمائی --	----	ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥
گُر پرسادِ گھر ہی پرگاسِیا سہجے سہجِ سمائی --7--	----	ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥੭॥
اپنا کاجُ سوارہُ آپے سُکھداتے گوسانْئیں --	----	ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥
گُر پرسادِ گھر ہی پِرُ پائِیا تءُ نانک تِپتِ بجُھائی --8--1--	----	ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਿਪਤਿ ਬੁਝਾਈ ॥੮॥੧॥
ملار مہلا[1] 1 -- | [1]محلا-	----	ਮਲਾਰ ਮਹਲਾ ੧ ॥
جاگتُ جاگِ رہے گُر سیوا بِنُ ہرِ مےَ کو ناہی --	----	ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥
انِک جتن کرِ رہنڑُ ن پاوے آچُ کاچُ ڈھرِ پانْہی --1--	----	ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥
اِسُ تن دھن کا کہہُ گربُ کیسا --	----	ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥
بِنست بار ن لاگے بورے ہئُمےَ گربِ کھپے جگُ اَیسا --1-- رہاءُ --	----	ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥
جےَ جگدِیس پ٘ربھُو رکھوارے راکھے پرکھے سوئی --	----	ਜੈ ਜਗਦੀਸ ਪ੍ਰਭੁ ਰਖਵਾਰੇ ਰਾਖੈ ਪਰਖੈ ਸੋਈ ॥

جیتی ہےَ تیتی تُجھ ہی تے
تُمّہ سرِ اورُ ن کوئی --2--

ਜੇਤੀ ਹੈ ਤੇਤੀ ਤੁਝ ਹੀ ਤੇ
ਤੁਮ੍ ਸਰਿ ਅਵਰੁ ਨ ਕੋਈ ॥੨॥

جی ء اُپاءِ جُگتِ وسِ کینی
آپے گُرمُکھِ انّجنُ --

ਜੀਅ ਉਪਾਇ ਜੁਗਤਿ ਵਸਿ ਕੀਨੀ
ਆਪੇ ਗੁਰਮੁਖਿ ਅੰਜਨੁ ॥

امرُ اناتھ سرب سِرِ مورا
کال بِکال بھرم بھےَ کھنّجنُ --3--

ਅਮਰੁ ਅਨਾਥ ਸਰਬ ਸਿਰਿ ਮੋਰਾ
ਕਾਲ ਬਿਕਾਲ ਭਰਮ ਭੈ ਖੰਜਨੁ ॥੩॥

کاگد کوٹُ اِہُ جگُ ہےَ بپُرو
رنّگنِ چِہن چتُرائی --

ਕਾਗਦ ਕੋਟੁ ਇਹੁ ਜਗੁ ਹੈ ਬਪੁਰੋ
ਰੰਗਨਿ ਚਿਹਨ ਚਤੁਰਾਈ ॥

نانّہی سی بُونّد پونُ پتِ کھووےَ
جنمِ مرےَ کھِنُ تائِیں --4--

Page# [1274]

ਨਾਨ੍ਹੀ ਸੀ ਬੂੰਦ ਪਵਨੁ ਪਤਿ ਖੋਵੈ
ਜਨਮਿ ਮਰੈ ਖਿਨੁ ਤਾਈ ॥੪॥

ندی اُپکنّٹھِ جَیسے گھرُ ترورُ
سرپنِ گھرُ گھر ماہی --

ਨਦੀ ਉਪਕੰਠਿ ਜੈਸੇ ਘਰੁ ਤਰਵਰੁ
ਸਰਪਨਿ ਘਰੁ ਘਰ ਮਾਹੀ ॥

اُلٹی ندی کہاں گھرُ ترورُ
سرپنِ ڈسےَ دُوجا من مانْہی --5--

ਉਲਟੀ ਨਦੀ ਕਹਾਂ ਘਰੁ ਤਰਵਰੁ
ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

گارُڑ گُر گِیانُ دھِیانُ گُر بچنی
بِکھِیا گُرمتِ جاری --

ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ
ਬਿਖਿਆ ਗੁਰਮਤਿ ਜਾਰੀ ॥

من تن ہینْو بھۓ سچُ پائِیا
ہرِ کی بھگتِ نِراری --6--

ਮਨ ਤਨ ਹੇਂਵ ਭਏ ਸਚੁ ਪਾਇਆ
ਹਰਿ ਕੀ ਭਗਤਿ ਨਿਰਾਰੀ ॥੬॥

جیتی ہے تیتی تُدھ جاچےَ تُو سرب جِیا دئِیالا ــ ــ	----	ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆ ਦਇਆਲਾ ॥
تُمہری سرنِ پرے پتِ راکھہُ ساچُ ملےَ گوپالا ــ ــ7ــ ــ	----	ਤੁਮ੍ਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥
بادھی دھنّدھِ انّدھ نہی سُوجھےَ بدھِک کرم کماوےَ ــ ــ	----	ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥
ستِگُر ملےَ ت سُوجھسِ بُوجھسِ سچ منِ گِیانُ سماوےَ ــ ــ8ــ ــ	----	ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥
نِرگُنْ دیہ ساچ بِنُ کاچی مےَ پُوچھءُ گُرُ اپنا ــ ــ	----	ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥
نانک سو پ٘ربھُ پ٘ربھُو دِکھاوے بِنُ ساچے جگُ سُپنا ــ ــ9ــ ــ2ــ ــ	----	ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥
ملار مہلا[1] 1 ــ ــ | محلا[1]ـ	----	ਮਲਾਰ ਮਹਲਾ ੧ ॥
چاتِرک مین جل ہی تے سُکھُ پاوہِ سارِنّگ سبدِ سُہائی ــ ــ1ــ ــ	----	ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥
رَینِ ببیہا بولِئو میری مائی ــ ــ1ــ ــ رہاءُ ــ ــ	----	ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥
پ٘رِء سِءُ پ٘ریتِ ن اُلٹےَ کبہُو جو تےَ بھاوےَ سائی ــ ــ2ــ ــ	----	ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥

نِید گئی ہئُمےَ تنِ تھاکی سچ مت رِدےَ سمائی ــ3ــ	----	ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥
رُوکھِیں بِرکھِیں اُوڈٔءُ بھُوکھا پِیوا نامُ سُبھائی ــ4ــ	----	ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥
لوچن تار للتا بِللاتی درسن پِیاس رجائی[1] ــ5ــ | [1]رضائی۔	----	ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥
پّرِء بِنُ سِیگارُ کری تیتا تنُ تاپےَ کاپرُ انّگِ ن سُہائی ــ6ــ	----	ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥
اپنے پِیارے بِنُ اِکُ کھِنُ رہِ ن سکنْءُ بِن ملے نِینْد ن پائی ــ7ــ	----	ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕੰਉ ਬਿਨ ਮਿਲੇ ਨੀਦ ਨ ਪਾਈ ॥੭॥
پِرُ نجِیکِ ن بُوجھےَ بپُڑی ستِگُرِ دِییا دِکھائی ــ8ــ	----	ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥
سہجِ مِلیا تب ہی سُکھُ پائِیا ترِّسنا سبدِ بُجھائی ــ9ــ	----	ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥
کہُ نانک تُجھ تے منُ مانِیا کِیمتِ[1] کہنُ ن جائی ــ10ــ3ــ | [1]قیمتِ۔	----	ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥
ملار مہلا[1] 1 اسٹپدِیا گھرُ 2 | [1]محلا۔	----	ਮਲਾਰ ਮਹਲਾ ੧ ਅਸਟਪਦੀਆ ਘਰੁ ੨
ੴ ستِگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥

اکھلی اُونڈی جلُ بھر نالِ --	----	ਅਖਲੀ ਊਂਡੀ ਜਲੁ ਭਰ ਨਾਲਿ ॥
ڈُوگرُ اُوچء گڑُ پاتالِ --	----	ਡੂਗਰੁ ਊਚਉ ਗੜੁ ਪਾਤਾਲਿ ॥
ساگرُ سِیتلُ گر سبد وِیچارِ --	----	ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥
مارگُ مُکتا ہئُمےَ مارِ --1--	----	ਮਾਰਗੁ ਮੁਕਤਾ ਹਉਮੈ ਮਾਰਿ ॥੧॥
مےَ اندّھلے ناوےَ کی جوتِ --	----	ਮੈ ਅੰਧੁਲੇ ਨਾਵੈ ਕੀ ਜੋਤਿ ॥
نام ادھارِ چلا گر کے بھےَ بھیتِ --1-- رہاءُ --	----	ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
ستِگر سبدی پادھرُ جانڑِ --	----	ਸਤਿਗੁਰ ਸਬਦੀ ਪਾਧਰੁ ਜਾਣਿ ॥
گر کے تکِیءَ ساچےَ تانڑِ --	Page# [1275]	ਗੁਰ ਕੈ ਤਕੀਐ ਸਾਚੈ ਤਾਣਿ ॥
نامُ سمّہالِس رُوڑّہی بانڑِ --	----	ਨਾਮੁ ਸਮ੍ਹਾਲਸਿ ਰੂੜ੍ਹੀ ਬਾਣਿ ॥
تھَیں بھاوےَ درُ لہسِ پرانڑِ --2--	----	ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥
اُوڈاں بَیسا ایک لِو تار --	----	ਊਡਾਂ ਬੈਸਾ ਏਕ ਲਿਵ ਤਾਰ ॥
گر کے سبدِ نام آدھار --	----	ਗੁਰ ਕੈ ਸਬਦਿ ਨਾਮ ਆਧਾਰ ॥
نا جلُ ڈُونگرُ ن اُوچی دھار --	----	ਨਾ ਜਲੁ ਡੂੰਗਰੁ ਨ ਊਚੀ ਧਾਰ ॥
نِج گھرِ واسا تہ مگُ ن چالنْہار --3--	----	ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥
جِتُ گھرِ وسہِ تُوہےَ بِدھِ جانڑہِ بِیجءُ مہلُ[1] ن جاپےَ -- | محلُ[1]-	----	ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥
ستِگر باجھہُ سمجھ ن ہووی سبھُ جگُ دبِیا چھاپےَ --	----	ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥

کرݨ پلاو کرے بِللاتءُ بِنُ گر نامُ ن جاپے --	----	ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥
پل پنکج مہِ نامُ چھڈائے جے گر سبدُ سِجاپے --4--	----	ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥
اِکِ مورکھ اندھے مُگدھ گوار --	----	ਇਕਿ ਮੂਰਖ ਅੰਧੇ ਮੁਗਧ ਗਵਾਰ ॥
اِکِ ستِگر کےَ بھےَ نام ادھار --	----	ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥
ساچی باݨی میٹھی امرِت دھار --	----	ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥
جِنِ پیتی تِسُ موکھ دُیار --5--	----	ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥
نامُ بھےَ بھاءِ ردے وساہی گر کرݨی سچُ باݨی --	----	ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥
اِندُ ورسےَ دھرتِ سُہاوی گھٹِ گھٹِ جوتِ سماݨی --	----	ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥
کالرِ بیجسِ دُرمتِ اَیسی نِگرے کی نِساݨی --	----	ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨਿਸਾਣੀ ॥
ستِگر باجھہُ گھور اندّھارا ڈُوبِ مُئے بِنُ پاݨی --6--	----	ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥
جو کِچھُ کینو سُ پّربھُو رجاءِ[1] -- | [1]رضاءِ-	----	ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥
جو دھُرِ لِکھیا سُ میٹݨا ن جاءِ --	----	ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥

ہُکمے[1] بادھا کار کماءِ -- | ہُکمے[1]	----	ਹੁਕਮੇ ਬਾਧਾ ਕਾਰ ਕਮਾਇ ॥
ایک سبدِ راچے سچِ سماءِ --7--	----	ਏਕ ਸਬਦਿ ਰਾਚੈ ਸਚਿ ਸਮਾਇ ॥੭॥
چہُ دِس ہُکمُ[1] ورتے پّربھ تیرا چہُ دِس نام پتالن -- | ہُکمُ[1]	----	ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥
سبھ مہِ سبدُ ورتے پّربھ ساچا کرمِ ملے بَیالن --	----	ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥
جانْمنُ مرنا دِسے سِرِ اُوبھو کھُدھِیا نِدّرا کالن --	----	ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥
نانک نامُ ملے مَن بھاوے ساچی ندرِ رسالن --8--1--4--	----	ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥
ملار مہلا[1] 1 -- | محلا[1]	----	ਮਲਾਰ ਮਹਲਾ ੧ ॥
مرنْ مُکتِ گتِ سار ن جانے --	----	ਮਰਣ ਮੁਕਤਿ ਗਤਿ ਸਾਰ ਨ ਜਾਨੈ ॥
کنّٹھے بَیٹھی گُر سبدِ پچھانے --1--	----	ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥
تُو کَیسے آڑِ پھاتھی جالِ --	----	ਤੂ ਕੈਸੇ ਆੜਿ ਫਾਥੀ ਜਾਲਿ ॥
الکھُ ن جاچہِ رِدے سمّہالِ --1-- رہاءُ --	----	ਅਲਖੁ ਨ ਜਾਚਹਿ ਰਿਦੈ ਸਮ੍ਹਾਲਿ ॥੧॥ ਰਹਾਉ ॥
ایک جیء کے جیا کھاہی --	----	ਏਕ ਜੀਅ ਕੈ ਜੀਆ ਖਾਹੀ ॥
جلِ ترتی بُوڈی جل ماہی --2--	----	ਜਲਿ ਤਰਤੀ ਬੂਡੀ ਜਲ ਮਾਹੀ ॥੨॥
سرب جیء کیۓ پّرتپانی --	----	ਸਰਬ ਜੀਅ ਕੀਏ ਪ੍ਰਤਪਾਨੀ ॥

جب پکڑی تب ہی پچھُتانی --3--	----	ਜਬ ਪਕੜੀ ਤਬ ਹੀ ਪਛੁਤਾਨੀ ॥੩॥
جب گلِ پھاس پڑی اتِ بھاری --	----	ਜਬ ਗਲਿ ਫਾਸ ਪੜੀ ਅਤਿ ਭਾਰੀ ॥
اُوڈِ ن ساکےَ پنّکھ پساری --4--	----	ਉਡਿ ਨ ਸਾਕੈ ਪੰਖ ਪਸਾਰੀ ॥੪॥
رسِ چُوگہِ منمُکھِ گاوارِ --	----	ਰਸਿ ਚੂਗਹਿ ਮਨਮੁਖਿ ਗਾਵਾਰਿ ॥
پھاتھی چھُوٹہِ گُنڑ گیان بیچارِ --5--	----	ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥
ستِگُرُ سیوِ تُوٹےَ جمکالُ --	----	ਸਤਿਗੁਰੁ ਸੇਵਿ ਤੂਟੈ ਜਮਕਾਲੁ ॥
ہِردےَ ساچا سبدُ سمّہالُ --6--	----	ਹਿਰਦੈ ਸਾਚਾ ਸਬਦੁ ਸਮ੍ਾਲੁ ॥੬॥
گُرمتِ ساچی سبدُ ہےَ سارُ --	----	ਗੁਰਮਤਿ ਸਾਚੀ ਸਬਦੁ ਹੈ ਸਾਰੁ ॥
ہرِ کا نامُ رکھےَ اُرِ دھارِ --7--	----	ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥
سے دُکھ آگےَ جِ بھوگ بِلاسے --	----	ਸੇ ਦੁਖ ਆਗੈ ਜਿ ਭੋਗ ਬਿਲਾਸੇ ॥
نانک مُکتِ نہی بِنُ ناوےَ ساچے --8--2--5--	----	ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥
ملار مہلا[1] 3 اسٹپدِیا گھرُ 1 -- | [1]محلا-	----	ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کرمُ ہووےَ تا ستِگُرُ پائیئےَ وِنُ کرمےَ پائِیا ن جاءِ --	Page# [1276]	ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
ستِگُرُ ملِۓَ کنّچنُ ہوئیئےَ جاں ہرِ کی ہوءِ رجاءِ[1] --1-- | [1]رضاءِ-	----	ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥
من میرے ہرِ ہرِ نامِ چتُ لاءِ --	----	ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥

ستِگُر تے ہرِ پائیۓَ ساچا
ہرِ سِءُ رہے سماءِ --1-- رہاءُ --

ਸਤਿਗੁਰ ਤੇ ਹਰਿ ਪਾਈਐ ਸਾਚਾ
ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

ستِگُر تے گِیانُ اُوپجے
تاں اِہ سنّسا جاءِ --

ਸਤਿਗੁਰ ਤੇ ਗਿਆਨੁ ਊਪਜੈ
ਤਾਂ ਇਹ ਸੰਸਾ ਜਾਇ ॥

ستِگُر تے ہرِ بُجھیۓَ
گربھ جونی نہ پاءِ --2--

ਸਤਿਗੁਰ ਤੇ ਹਰਿ ਬੁਝੀਐ
ਗਰਭ ਜੋਨੀ ਨਹ ਪਾਇ ॥੨॥

گُر پرسادی جِیوت مرے
مرِ جِیوے سبدُ کماءِ --

ਗੁਰ ਪਰਸਾਦੀ ਜੀਵਤ ਮਰੈ
ਮਰਿ ਜੀਵੈ ਸਬਦੁ ਕਮਾਇ ॥

مُکتِ دُیارا سوئی پاۓ
جِ وِچہُ آپُ گواءِ --3--

ਮੁਕਤਿ ਦੁਆਰਾ ਸੋਈ ਪਾਏ
ਜਿ ਵਿਚਹੁ ਆਪੁ ਗਵਾਇ ॥੩॥

گُر پرسادی سِو گھرِ جنّمے
وِچہُ سکتِ گواءِ --

ਗੁਰ ਪਰਸਾਦੀ ਸਿਵ ਘਰਿ ਜੰਮੈ
ਵਿਚਹੁ ਸਕਤਿ ਗਵਾਇ ॥

اچرُ چرے بِبیک بُدھِ پاۓ
پُرکھے پُرکھُ مِلاءِ --4--

ਅਚਰੁ ਚਰੈ ਬਿਬੇਕ ਬੁਧਿ ਪਾਏ
ਪੁਰਖੈ ਪੁਰਖੁ ਮਿਲਾਇ ॥੪॥

دھاتُر باجی[1] سنّسارُ اچیتُ ہے
چلے مُولُ گواءِ -- | [1]بازی-

ਧਾਤੁਰ ਬਾਜੀ ਸੰਸਾਰੁ ਅਚੇਤੁ ਹੈ
ਚਲੈ ਮੂਲੁ ਗਵਾਇ ॥

لاہا ہرِ ستسنّگتِ پائیۓَ
کرمی ملے پاءِ --5--

ਲਾਹਾ ਹਰਿ ਸਤਸੰਗਤਿ ਪਾਈਐ
ਕਰਮੀ ਪਲੈ ਪਾਇ ॥੫॥

ستگر وِنُ کنے ن پائیا مَن ویکھہُ رِدے بیچارِ --	----	ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥
وڈبھاگی گُر پائیا بھوجل اُترے پارِ --6--	----	ਵਡਭਾਗੀ ਗੁਰ ਪਾਇਆ ਭਵਜਲੁ ਉਤਰੇ ਪਾਰਿ ॥੬॥
ہرِ ناماں ہرِ ٹیک ہے ہرِ ہرِ نامُ ادھارُ --	----	ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥
کِرپا کرہُ گُرُ میلہُ ہرِ جیءُ پاوءُ موکھ دُیارُ --7--	----	ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥
مستکِ لِلاٹِ لِکھیا دھُرِ ٹھاکُرِ میٹنا ن جاءِ --	----	ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥
نانک سے جن پُورن ہوئے جِن ہرِ بھاٹا بھاءِ --8--1--	----	ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥
ملار مہلا[1] 3 -- | محلا[1]	----	ਮਲਾਰ ਮਹਲਾ ੩ ॥
بید بانی جگ ورتدا ترَے گُن کرے بیچار --	----	ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥
بِنُ ناوے جم ڈنڈ سہے مرِ جنمے وارو وار --	----	ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥
ستگر بھیٹے مُکت ہوءِ پاۓ موکھ دُیارُ --1--	----	ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥

ਮਨ ਰੇ ਸਤਿਗੁਰ ਸੇਵਿ ਸਮਾਇ ॥	----	مَن رے ستِگُر سیوِ سماءِ ۔۔
ਵਡੈ ਭਾਗਿ ਗੁਰ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥	----	وڈے بھاگِ گُر پُورا پاِئیا ہرِ ہرِ نامُ دھِیاءِ ۔۔1۔۔ رہاءُ ۔۔
ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥	----	ہرِ آپنڑےَ بھاݨےَ سّرِسٹِ اُپائی ہرِ آپے دےءِ ادھارُ ۔۔
ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥	----	ہرِ آپنڑےَ بھاݨےَ منُ نِرملُ کِیا ہرِ سِءُ لاگا پِیارُ ۔۔
ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥	----	ہرِ کےَ بھاݨےَ ستِگُرُ بھیٹِیا سبھُ جنمُ سوارݨہارُ ۔۔2۔۔
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥	----	واہُ واہُ باݨی ستِ ہےَ گُرمُکھِ بُوجھےَ کوءِ ۔۔
ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥	----	واہُ واہُ کرِ پّربھُ سالاہیۓ[1] تِسُ جیوڈُ اورُ ن کوءِ ۔۔ | [1]سالاحیۓ۔
ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥	----	آپے بکھسے[1] میلِ لۓ کرمِ پراپتِ ہوءِ ۔۔3۔۔ | [1]بخشے۔
ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥	----	ساچا ساہِبُ[1] ماہرو ستِگُرِ دِییا دِکھاءِ ۔۔ | [1]صاحِبُ۔
ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥	----	انّمرِتُ ورسےَ منُ سنّتوکھیۓ سچِ رہےَ لِو لاءِ ۔۔

ہرِ کے ناءِ سدا ہرِییاولی پھرِ سُکےَ نا کُملاءِ --4--	----	ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥
بِنُ ستِگُر کِنےَ ن پائِئو منِ ویکھہُ کوپتِییاءِ --	----	ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥
ہرِ کِرپا تے ستِگُر پائیئےَ بھیٹےَ سہجِ سُبھاءِ --	Page# [1277]	ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥
منمُکھ بھرمِ بھُلائِیا بِنُ بھاگا ہرِ دھنُ ن پاءِ --5--	----	ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥
ترٗےَ گُݨ سبھا دھاتُ ہےَ پڑ پڑ کرہِ وِیچارُ --	----	ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥
مُکتِ کدے ن ہووئی نہُ پائِنِ موکھ دُیارُ --	----	ਮੁਕਤਿ ਕਦੇ ਨ ਹੋਵਈ ਨਹੁ ਪਾਇਨਿ੍ ਮੋਖ ਦੁਆਰੁ ॥
بِنُ ستِگُر بنّدھن ن تُٹّہی نامِ ن لگےَ پِیارُ --6--	----	ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥
پڑ پڑ پنّڈِت مونی تھکے بیداں کا ابھِیاسُ --	----	ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥
ہرِ نامُ چِتِ ن آوئی نہ نِج گھرِ ہووے واسُ --	----	ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥

جمکالُ سِرہُ ن اُترےَ انترِ کپٹ وِناسُ --7--	----	ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥
ہرِ ناوےَ نو سبھُ کو پرتاپدا وِݨُ بھاگاں پائِیا ن جاءِ --	----	ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥
ندرِ کرے گُرُ بھیٹیِٔےَ ہرِ نامُ وسےَ منِ آءِ --	----	ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥
نانک نامے ہی پتِ اُوپجےَ ہرِ سِءُ رہاں سماءِ --8--2--	----	ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥
ملار مہلا[1] 3 اسٹپدی گھرُ 2 -- | [1]محلا-	----	ਮਲਾਰ ਮਹਲਾ ੩ ਅਸਟਪਦੀ ਘਰੁ ੨ ॥
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
ہرِ ہرِ ک٘رِپا کرے گُر کی کارےَ لائے --	----	ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥
دُکھُ پلّہرِ ہرِ نامُ وسائے --	----	ਦੁਖੁ ਪਲ੍ਹਰਿ ਹਰਿ ਨਾਮੁ ਵਸਾਏ ॥
ساچی گتِ ساچےَ چِتُ لائے --	----	ਸਾਚੀ ਗਤਿ ਸਾਚੈ ਚਿਤੁ ਲਾਏ ॥
گُر کی باݨی سبدِ سُݨائے --1--	----	ਗੁਰ ਕੀ ਬਾਣੀ ਸਬਦਿ ਸੁਣਾਏ ॥੧॥
من میرے ہرِ ہرِ سیوِ نِدھانُ --	----	ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥
گُر کِرپا تے ہرِ دھنُ پائیِٔےَ اندِنُ لاگےَ سہجِ دھِیانُ --1-- رہاءُ --	----	ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥
بِنُ پِر کامݨِ کرے سینگارُ --	----	ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥

دُہچارنڑی کہِیۓَ نِت ہوۓِ کھُیارُ[1] -- | خُیارُ[1]	----	ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥
منمُکھ کا اِہُ بادِ آچارُ --	----	ਮਨਮੁਖ ਕਾ ਇਹੁ ਬਾਦਿ ਆਚਾਰੁ ॥
بہُ کرم دِرڑاوہِ نامُ وِسارِ --2--	----	ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥
گُرمُکھ کامنڑِ بنِیا سِیگارُ --	----	ਗੁਰਮੁਖ ਕਾਮਣਿ ਬਣਿਆ ਸੀਗਾਰੁ ॥
سبدے پِرُ راکھِیا اُر دھارِ --	----	ਸਬਦੇ ਪਿਰੁ ਰਾਖਿਆ ਉਰ ਧਾਰਿ ॥
ایکُ پچھانڑےَ ہئُمےَ مارِ --	----	ਏਕੁ ਪਛਾਣੈ ਹਉਮੈ ਮਾਰਿ ॥
سوبھاونّتی کہِیۓَ نارِ --3--	----	ਸੋਭਾਵੰਤੀ ਕਹੀਐ ਨਾਰਿ ॥੩॥
بِنُ گُر داتے کِنےَ ن پاِئیا --	----	ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥
منمُکھ لوبھِ دُوجےَ لوبھاِئیا --	----	ਮਨਮੁਖ ਲੋਭਿ ਦੂਜੈ ਲੋਭਾਇਆ ॥
اَیسے گِیانی بُوجھہُ کوۓِ --	----	ਐਸੇ ਗਿਆਨੀ ਬੂਝਹੁ ਕੋਇ ॥
بِنُ گُر بھیٹے مُکتِ ن ہوۓِ --4--	----	ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥
کہِ کہِ کہنڑُ کہےَ سبھُ کوۓِ --	----	ਕਹਿ ਕਹਿ ਕਹਣੁ ਕਹੈ ਸਭੁ ਕੋਇ ॥
بِنُ من مُوۓ بھگتِ ن ہوۓِ --	----	ਬਿਨੁ ਮਨ ਮੂਏ ਭਗਤਿ ਨ ਹੋਇ ॥
گِیان متی کمل پرگاسُ --	----	ਗਿਆਨ ਮਤੀ ਕਮਲ ਪਰਗਾਸੁ ॥
تِتُ گھٹِ نامےَ نامِ نِواسُ --5--	----	ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥
ہئُمےَ بھگتِ کرے سبھُ کوۓِ --	----	ਹਉਮੈ ਭਗਤਿ ਕਰੇ ਸਭੁ ਕੋਇ ॥
نا منُ بھیجےَ نا سُکھُ ہوۓِ --	----	ਨਾ ਮਨੁ ਭੀਜੈ ਨਾ ਸੁਖੁ ਹੋਇ ॥
کہِ کہِ کہنڑُ آپُ جانڑاۓ --	----	ਕਹਿ ਕਹਿ ਕਹਣੁ ਆਪੁ ਜਾਣਾਏ ॥
بِرتھی بھگتِ سبھُ جنمُ گواۓ --6--	----	ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥

سے بھگت ستِگُر منِ بھائے ۔۔	----	ਸੇ ਭਗਤ ਸਤਿਗੁਰ ਮਨਿ ਭਾਏ ॥
اندِنُ نامِ رہے لِو لائے ۔۔	----	ਅਨਦਿਨੁ ਨਾਮਿ ਰਹੇ ਲਿਵ ਲਾਏ ॥
سد ہی نامُ ویکھہِ ہجُورِ[1] ۔۔ | [1]حضُورِ۔	----	ਸਦ ਹੀ ਨਾਮੁ ਵੇਖਹਿ ਹਜੂਰਿ ॥
گُر کےَ سبدِ رہِیا بھرپُورِ ۔۔7۔۔	----	ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥
آپے بکھسے[1] دے ءِپیارُ ۔۔ | [1]بخشے۔	----	ਆਪੇ ਬਖਸੇ ਦੇਇ ਪਿਆਰੁ ॥
ہئُمےَ روگُ وڈا سنّسارِ ۔۔	Page# [1278]	ਹਉਮੈ ਰੋਗੁ ਵਡਾ ਸੰਸਾਰਿ ॥
گُر کِرپا تے اِہُ روگُ جاءِ ۔۔	----	ਗੁਰ ਕਿਰਪਾ ਤੇ ਇਹੁ ਰੋਗੁ ਜਾਇ ॥
نانک ساچے ساچِ سماءِ --8--5--3--1--8--	----	ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥
راگُ ملار چھنّت مہلا[1] 5 ۔۔ | [1]محلا۔	----	ਰਾਗੁ ਮਲਾਰ ਛੰਤ ਮਹਲਾ ੫ ॥
ੴ ستِگُر پرسادِ ۔۔	----	ੴ ਸਤਿਗੁਰ ਪ੍ਰਸਾਦਿ ॥
پ٘رِیتم پ٘ریم بھگتِ کے داتے ۔۔	----	ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
اپنے جن سنّگِ راتے ۔۔	----	ਅਪਨੇ ਜਨ ਸੰਗਿ ਰਾਤੇ ॥
جن سنّگِ راتے دِنسُ راتے اِک نِمکھ منہُ ن وِسرےَ ۔۔	----	ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥
گوپال گُݨ نِدھِ سدا سنّگے سرب گُݨ جگدِیسرےَ ۔۔	----	ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
منُ موہِ لینا چرن سنّگے نام رسِ جن ماتے ۔۔	----	ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥

نانک پّرِیتم کرِپال سدھوّن کنےَ کوٹِ مدھے جاتے --1--	----	ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
پّرِیتم تیری گتِ اگم اپارے --	----	ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥
مہاپتِت تُمّہ تارے --	----	ਮਹਾ ਪਤਿਤ ਤੁਮ੍ ਤਾਰੇ ॥
پتِت پاون بھگتِ وچھل کّرِپا سِنّدھُ سُیاِمیا --	----	ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥
سنّتسنّگے بھجُ نِسنّگے رنْ ءُ سدا انّترجاِمیا --	----	ਸੰਤਸੰਗੇ ਭਜੁ ਨਿਸੰਗੇ ਰੰਉ ਸਦਾ ਅੰਤਰਜਾਮੀਆ ॥
کوٹِ جنم بھّرمنّت جونی تے نام سِمرت تارے --	----	ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥
نانک درس پِیاس ہرِ جی ءُ آپِ لیہُ سمّہارے --2--	----	ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਾਰੇ ॥੨॥
ہرِ چرن کمل منُ لِینا --	----	ਹਰਿ ਚਰਨ ਕਮਲ ਮਨੁ ਲੀਨਾ ॥
پّربھ جل جن تیرے مِینا --	----	ਪ੍ਰਭ ਜਲ ਜਨ ਤੇਰੇ ਮੀਨਾ ॥
جل مِین پّربھ جی ءُ ایک تُوہےَ بھِنّن آن ن جانیۓ --	----	ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
گہِ بھُجا لیوہُ نامُ دیوہُ ت ءُ پّرسادی مانیۓ --	----	ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥

بھجُ سادھسنّگے ایک رنگے کرِپال گوبد دِینا --	----	ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥
اناتھ نیچ سرنْاءِ نانک کرِ مئِیا اپُنا کینا --3--	----	ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥
آپس کءُ آپُ مِلائِیا --	----	ਆਪਸ ਕਉ ਆਪੁ ਮਿਲਾਇਆ ॥
بھرم بھنّجن ہرِ رائِیا --	----	ਭ੍ਰਮ ਭੰਜਨ ਹਰਿ ਰਾਇਆ ॥
آچرج سُیامی انترجامی ملے گُنْ ندھِ پیارِیا --	----	ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥
مہا منّگل سُوکھ اُپجے گوبِنّد گُنْ نِت سارِیا --	----	ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥
مِلِ سنّگ سوہے دیکھِ موہے پُربِ لِکھیا پائِیا --	----	ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥
بِنونّتِ نانک سرنِ تِن کی جِنّھی ہرِ ہرِ دھِیائِیا --4--1--	----	ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥
وار ملار کی مہلا[1] 1 | محلا[1]	----	ਵਾਰ ਮਲਾਰ ਕੀ ਮਹਲਾ ੧
رانْے کیلاس تتھا مالدے کی دھُنِ --	----	ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
سلوک مہلا[1] 3 -- | محلا[1]	----	ਸਲੋਕ ਮਹਲਾ ੩ ॥

گُرِ مِلِۓ مَنُ رہسِیۓ
جِءُ وُٹھے دھرنِ سیِگارُ --

ਗੁਰਿ ਮਿਲਿਐ ਮਨੁ ਰਹਸੀਐ
ਜਿਉ ਵੁਠੈ ਧਰਣਿ ਸੀਗਾਰੁ ॥

سبھ دِسےَ ہرییاولی
سر بھرے سُبھر تال --

ਸਭ ਦਿਸੈ ਹਰੀਆਵਲੀ
ਸਰ ਭਰੇ ਸੁਭਰ ਤਾਲ ॥

انّدرُ رچےَ سچ رنّگِ
جِءُ منّجیِٹھےَ لالُ --

ਅੰਦਰੁ ਰਚੈ ਸਚ ਰੰਗਿ
ਜਿਉ ਮੰਜੀਠੈ ਲਾਲੁ ॥

کملُ وِگسےَ سچُ منِ
گُر کےَ سبدِ نِہالُ --

ਕਮਲੁ ਵਿਗਸੈ ਸਚੁ ਮਨਿ
ਗੁਰ ਕੈ ਸਬਦਿ ਨਿਹਾਲੁ ॥

منمُکھ دُوجی ترپھ[1] ہےَ
ویکھہُ ندرِ نِہالِ -- | [1]طرف-

ਮਨਮੁਖ ਦੂਜੀ ਤਰਫ ਹੈ
ਵੇਖਹੁ ਨਦਰਿ ਨਿਹਾਲਿ ॥

پھاہی پھاتھے مِرگ جِءُ
سِرِ دِسےَ جمکالُ --

Page# [1279]

ਫਾਹੀ ਫਾਥੇ ਮਿਰਗ ਜਿਉ
ਸਿਰਿ ਦੀਸੈ ਜਮਕਾਲੁ ॥

کھُدھِیا ترِسنا نِنّدا بُری
کامُ کرودھُ وِکرالُ --

ਖੁਧਿਆ ਤ੍ਰਿਸਨਾ ਨਿੰਦਾ ਬੁਰੀ
ਕਾਮੁ ਕ੍ਰੋਧੁ ਵਿਕਰਾਲੁ ॥

اینی اکھی ندرِ ن آوئی
جِچرُ سبدِ ن کرے بیِچارُ --

ਏਨੀ ਅਖੀ ਨਦਰਿ ਨ ਆਵਈ
ਜਿਚਰੁ ਸਬਦਿ ਨ ਕਰੇ ਬੀਚਾਰੁ ॥

تُدھُ بھاوے سنّتوکھیِیا
چُوکےَ آل جنّجالُ[1] -- | [1]زنجال-

ਤੁਧੁ ਭਾਵੈ ਸੰਤੋਖੀਆ
ਚੂਕੈ ਆਲ ਜੰਜਾਲੁ ॥

مُولُ رہے گُرُ سیوِئے گُر پئُڑی بوہِتھُ --	----	ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥
نانکؑ لگی تتُ لے تُوںَ سچا منِ سچُ --1--	----	ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥
مہلا[1] 1 -- | محلا[1]-	----	ਮਹਲਾ ੧ ॥
ہیکو پادھرُ ہیکُ درُ گُر پئُڑی نج تھانُ --	----	ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥
رُوڑءُ ٹھاکُرُ نانکا سبھِ سُکھ ساچءُ نامُ --2--	----	ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥
پئُڑی --	----	ਪਉੜੀ ॥
آپینھے آپُ ساجِ آپُ پچھاݨیا --	----	ਆਪੀਨੈ੍ ਆਪੁ ਸਾਜਿ ਆਪੁ ਪਛਾਣਿਆ ॥
انّبرُ دھرتِ وِچھوڑِ چنّدویا تاݨیا --	----	ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥
وِݨُ تھمّہا گگنُ رہاءِ سبدُ نیساݨیا[1] -- | نِیشاݨیا[1]-	----	ਵਿਣੁ ਥੰਮ੍ਾ ਗਗਨੁ ਰਹਾਇ ਸਬਦੁ ਨੀਸਾਣਿਆ ॥
سُورجُ چنّدُ اُپاءِ جوتِ سماݨیا --	----	ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥

کیۓ راتِ دِنَنّتُ چوج وِڈاݨیا --	----	ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥
تیرتھ دھرم وِیچار ناوݨ پُرباݨیا --	----	ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥
تُدھُ سرِ اورُ ن کوءِ کِ آکھِ وکھاݨیا --	----	ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥
سچے تکھتِ[1] نِواسُ ہور آوݨ جاݨیا --1--	----	ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥
سلوک م: 1 --	----	ਸਲੋਕ ਮਃ ੧ ॥
نانک ساوݨِ جے وسے چہُ اوماہا ہوءِ --	----	ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
ناگاں مرگاں مچھیا رسییا گھرِ دھنُ ہوءِ --1--	----	ਨਾਗਾਂ ਮਿਰਗਾਂ ਮਛੀਆ ਰਸੀਆ ਘਰਿ ਧਨੁ ਹੋਇ ॥੧॥
م: 1 --	----	ਮਃ ੧ ॥
نانک ساوݨِ جے وسے چہُ وِچھوڑا ہوءِ --	----	ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
گائی پُتا نِردھنا پنّتھی چاکرُ ہوءِ --2--	----	ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥
پئُڑی --	----	ਪਉੜੀ ॥

[1] تخت

تُو سچا سچِیارُ جِن سچُ ورتائِیا --	----	ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥
بَیٹھا تاڑی لاءِ کولُ چھپائِیا --	----	ਬੈਠਾ ਤਾੜੀ ਲਾਇ ਕਵਲੁ ਛਪਾਇਆ ॥
بّرہمےَ وڈا کہاءِ انّتُ ن پائِیا --	----	ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥
نا تِسُ باپُ ن ماءِ کِن تُو جائِیا --	----	ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥
نا تِسُ رُوپُ ن ریکھ ورن سبائِیا --	----	ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥
نا تِسُ بھُکھ پِیاس رجا دھائِیا --	----	ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥
گُر مہِ آپُ سموءِ سبدُ ورتائِیا --	----	ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥
سچے ہی پتِیِیاءِ سچِ سمائِیا --2--	----	ਸਚੇ ਹੀ ਪਤੀਆਇ ਸਚਿ ਸਮਾਇਆ ॥੨॥
سلوک م: 1 --	----	ਸਲੋਕ ਮਃ ੧ ॥
وَیدُ بُلائِیا وَیدگی پکڑِ ڈھنّڈھولے بانْہ --	----	ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

بھولا وَیدُ ن جانٹئی کرک کلیجے ماہِ --1--	----	ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥
م: 2 --	----	ਮਃ ੨ ॥
وَیدا وَیدُ سُوَیدُ تُوٗ پہِلاں روگُ پچھانٹُ --	----	ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
اَیسا دارُو لوڑِ لہُ جِتُ ونّجےَ روگا گھانِٹ --	----	ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥
جِتُ دارُو روگ اُٹھِئہِ تنِ سُکھُ وسےَ آءِ --	----	ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
روگُ گوائِہِ آپٹا ت نانک وَیدُ سداءِ --2--	----	ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥
پئُڑی --	----	ਪਉੜੀ ॥
بْرہما بِسنُ مہیسُ دیو اُپائِیا --	----	ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥
بْرہمے دِتے.بید پوٗجا لائِیا --	----	ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥
دس اوتاری رامُ راجا آئِیا --	----	ਦਸ ਅਵਤਾਰੀ ਰਾਮੁ ਰਾਜਾ ਆਇਆ ॥
دَیتا مارے دھاءِ ہُکمِ[1] سبائِیا -- | حکم[1]	----	ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥

اِیس مہیسُرُ سیو تِنّہی انّتُ ن پاِئیا --	----	ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਨ ਪਾਇਆ ॥
سچی کِیمتِ[1] پاءِ تکھتُ[2] رچاِئیا -- | [1]قیمتِ۔ [2]تختُ۔	----	ਸਚੀ ਕੀਮਤਿ ਪਾਇ ਤਖਤੁ ਰਚਾਇਆ ॥
دُنِیا دھنّدھےَ لاءِ آپُ چھپاِئیا --	----	ਦੁਨੀਆ ਧੰਧੈ ਲਾਇ ਆਪੁ ਛਪਾਇਆ ॥
دھرمُ کراۓ کرم دھُرہُ پھُرماِئیا[1] --3-- | [1]فُرماِئیا۔	----	ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥
سلوکُ م: 2 --	Page# [1280]	ਸਲੋਕ ਮਃ ੨ ॥
ساوݨُ آِئیا ہے سکھی کنّتےَ چِتِ کریہُ --	----	ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
نانکُ جھُورِ مرہِ دوہاگݨی جِنّہ اوری لاگا نیہُ --1--	----	ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ ਅਵਰੀ ਲਾਗਾ ਨੇਹੁ ॥੧॥
م: 2 --	----	ਮਃ ੨ ॥
ساوݨُ آِئیا ہے سکھی جلہرُ برسنہارُ --	----	ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
نانکُ سُکھِ سونُ سوہاگݨی جِنّہ سہ نالِ پِیارُ --2--	----	ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲਿ ਪਿਆਰੁ ॥੨॥
پئُڑی --	----	ਪਉੜੀ ॥

آپے چھِنّجھ پواءِ ملاکھاڑا رِچیا ــــ	----	ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥
لتھے بھڑ تھُو پاءِ گُرمُکھِ مچِیا ــــ	----	ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
منمُکھ مارے پچھاڑِ مُورکھ کچِیا ــــ	----	ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥
آپِ بھِڑے مارے آپِ آپِ کارجُ رِچیا ــــ	----	ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
سبھنا کھسمُ[1] ایکُ ہے گُرمُکھِ جاݨیٔے ــــ | [1]خصمُ۔	----	ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥
ہُکمی[1] لکھے سِرِ لیکھُ وِݨُ کلم[2] مسواݨیٔے ــــ | [1]حُکمی۔ [2]قلم۔	----	ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
ستسنّگتِ میلاپُ جتھے ہرِ گُݨ سدا وکھاݨیٔے ــــ	----	ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥
نانکُ سچا سبدُ سلاہِ[1] سچُ پچھاݨیٔے ــــ4ــــ | [1]سلاحِ۔	----	ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥
سلوک م: 3 ــــ	----	ਸਲੋਕ ਮਃ ੩ ॥
اُونْنوِ اُونْنوِ آئِیا اورِ کریندا ونّن ــــ	----	ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥

کِیا جاݨا تِس ساہ سِءُ
کیو رہسی رنگُ --

ਕਿਆ ਜਾਣਾ ਤਿਸੁ ਸਾਹ ਸਿਉ
ਕੇਵ ਰਹਸੀ ਰੰਗੁ ॥

رنگُ رہِیا تِنّہ کامݨی
جِنّہ مَنِ بھءُ بھاءُ ہوءِ --

ਰੰਗੁ ਰਹਿਆ ਤਿਨ੍ ਕਾਮਣੀ
ਜਿਨ੍ ਮਨਿ ਭਉ ਭਾਉ ਹੋਇ ॥

نانک بھےَ بھاءِ باہری
تِن تنِ سُکھُ ن ہوءِ --1--

ਨਾਨਕ ਭੈ ਭਾਇ ਬਾਹਰੀ
ਤਿਨ ਤਨਿ ਸੁਖੁ ਨ ਹੋਇ ॥੧॥

م: 3 --

ਮਃ ੩ ॥

اُوݨوِ اُوݨوِ آئِیا
ورسےَ نیرُ نِپنگُ --

ਊਂਨਵਿ ਊਂਨਵਿ ਆਇਆ
ਵਰਸੈ ਨੀਰੁ ਨਿਪੰਗੁ ॥

نانک دُکھُ لاگا تِنّہ کامݨی
جِنّہ کنتےَ سِءُ مَنِ بھنگُ --2--

ਨਾਨਕ ਦੁਖੁ ਲਾਗਾ ਤਿਨ੍ ਕਾਮਣੀ
ਜਿਨ੍ ਕੰਤੈ ਸਿਉ ਮਨਿ ਭੰਗੁ ॥੨॥

پئُڑی --

ਪਉੜੀ ॥

دوِوےَ ترپھا[1] اُپاءِ
اِکُ ورتِیا -- | [1]طرفا-

ਦੋਵੈ ਤਰਫਾ ਉਪਾਇ
ਇਕੁ ਵਰਤਿਆ ॥

بید باݨی ورتاءِ
اندرِ وادُ گھتِیا --

ਬੇਦ ਬਾਣੀ ਵਰਤਾਇ
ਅੰਦਰਿ ਵਾਦੁ ਘਤਿਆ ॥

پرورتِ نِرورتِ ہاٹھا
دوِوے وِچِ دھرمُ پھرےَ رَیبارِیا --

ਪਰਵਿਰਤਿ ਨਿਰਵਿਰਤਿ ਹਾਠਾ
ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥

منمُکھ کچے کوڑیار تِنّہی نِہچءُ درگہ ہارِیا --

ਮਨਮੁਖ ਕਚੇ ਕੂੜਿਆਰ
ਤਿਨ੍ੀ ਨਿਹਚਉ ਦਰਗਹ ਹਾਰਿਆ ॥

گُرمتی سبدِ سُور ہےَ کامُ کرودھُ جِنّھی مارِیا --	----	ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ੀ ਮਾਰਿਆ ॥
سچےَ انّدرِ مہلِ[1] سبدِ سوارِیا -- | [1]محلِ-	----	ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥
سے بھگت تُدھُ بھاودے سچےَ ناءِپیارِیا --	----	ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥
سِتگُرُ سیونِ آپݨا تِنّھا وِٹہُ ہءُ وارِیا --5--	----	ਸਤਿਗੁਰੁ ਸੇਵਨਿ ਆਪਣਾ ਤਿਨ੍ਾ ਵਿਟਹੁ ਹਉ ਵਾਰਿਆ ॥੫॥
سلوك م: 3 --	----	ਸਲੋਕ ਮਃ ੩ ॥
اُونْنوِ اُونْنوِ آئِیا ورسےَ لاءِ جھڑی --	----	ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
نانك بھاݨےَ چلےَ کنّت کےَ سُ ماݨے سدا رلی --1--	----	ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥
م: 3 --	----	ਮਃ ੩ ॥
کِیا اُٹھِ اُٹھِ دیکھہُ بپُڑیں اِسُ میگھےَ ہتھِ کِچھُ ناہِ --	----	ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
جِنِ ایہُ میگھُ پٹھائِیا تِسُ راکھہُ من مانْہِ --	----	ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥

تِس نو مَنِّ وسائِسی جا کءُ ندرِ کرےءِ --	----	ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
نانک ندری باہری سبھ کرنْ پلاہ کرےءِ --2--	----	ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
پئُڑی --	----	ਪਉੜੀ ॥
سو ہرِ سدا سریوِیئَے جِسُ کرت ن لاگَے وار --	----	ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥
آڈانْے آکاس کرِ کھِن مہِ ڈھاہِ اُسارنْہار --	----	ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥
آپے جگت اُپاءِ کَے کُدرتِ[1] کرے وِیچار -- | [1]قُدرتِ۔	----	ਆਪੇ ਜਗਤ ਉਪਾਇ ਕੈ ਕੁਦਰਤਿ ਕਰੇ ਵੀਚਾਰ ॥
منمُکھ اگَے لیکھا منّگیئَے بہُتی ہووَے مار --	----	ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥
گُرمُکھِ پتِ سِءُ لیکھا نبڑَے بکھسے[1] سِپھتِ[2] بھنّڈار -- | [1]بخشے۔ [2]صِفتِ۔	----	ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥
اوتھَے ہتھُ ن اپڑَے کُوک ن سُنِیئَے پُکار --	Page# [1281]	ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥
اوتھَے ستِگُرُ بیلی ہووَے کڈھِ لۓ انّتی وار --	----	ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥

اینا جنّتا نوِ ہور سیوا نہی ستِگُرُ سِرِ کرتار --6--	----	ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥
سلوکؚ م: 3 --	----	ਸਲੋਕ ਮਃ ੩ ॥
بابِیہا جِس نوِ توُ پُوکاردا تِس نوِ لوچےَ سبھُ کوءِ --	----	ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥
اپنْی کِرپا کرِ کےَ وسسی ونُ ترِنُ ہرِیا ہوءِ --	----	ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥
گُر پرسادی پائیئےَ وِرلا بُوجھےَ کوءِ --	----	ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥
بہدِیا اُٹھدِیا نِت دھِیائیئےَ سدا سدا سُکھُ ہوءِ --	----	ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥
نانکؚ انمّرِتُ سد ہی ورسدا گُرمُکھِ دیوےَ ہرِ سوءِ --1--	----	ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥
م: 3 --	----	ਮਃ ੩ ॥
کلملِ ہوئی میدنی اردِاس[1] کرے لِو لاءِ -- | [1]عرداِس-	----	ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥
سچےَ سُنِْیا کنّنُ دے دھِیرکؚ دیوےَ سہجِ سُبھاءِ --	----	ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥

اِنّدرے نوٗ پھُرمائِیا[1] وُٹھا چھہبر لاءِ ۔۔ | [1]فُرمائِیا۔	----	ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥
انُ دھنُ اُپجےَ بہُ گھنّا کِیمتِ[1] کہنُ ن جاءِ ۔۔ | [1]قیمتِ۔	----	ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥
نانک نامُ سلاہِ[1] توٗ سبھنا جِیا دیدا رِجکُ[2] سنّباہِ ۔۔ | [1]سلاحِ۔ [2]رِزقُ۔	----	ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥
جِتُ کھادھےَ سُکھُ اُپجےَ پھِرِ دوٗکھُ ن لاگےَ آءِ ۔۔2۔۔	----	ਜਿਤੁ ਖਾਧੈ ਸੁਖੁ ਉਪਜੈ ਫਿਰਿ ਦੂਖੁ ਨ ਲਾਗੈ ਆਇ ॥੨॥
پئُڑی ۔۔	----	ਪਉੜੀ ॥
ہرِ جیءُ سچا سچُ توٗ سچے لَیہِ مِلاءِ ۔۔	----	ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥
دوٗجےَ دوٗجی ترپھ[1] ہےَ کوٗڑِ ملےَ ن مِلیا جاءِ ۔۔ | [1]طرف۔	----	ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥
آپے جوڑِ وِچھوڑِئےَ آپے کُدرتِ[1] دےءِ دِکھاءِ ۔۔ | [1]قُدرتِ۔	----	ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥
موہُ سوگُ وِجوگُ ہےَ پوٗربِ لِکھِیا کماءِ ۔۔	----	ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥
ہءُ بلِہاری تِن کءُ جو ہرِ چرݨی رہےَ لِو لاءِ ۔۔	----	ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥

جِءُ جل مہِ کمل اِلپتُ ہے
اَیسی بنّت بنّاءِ --

ਜਿਉ ਜਲ ਮਹਿ ਕਮਲੁ ਅਲਿਪਤੁ ਹੈ
ਐਸੀ ਬਣਤ ਬਣਾਇ ॥

سے سُکھیۓ سدا سوہنے
جِنّہ وِچہُ آپُ گواءِ --

ਸੇ ਸੁਖੀਏ ਸਦਾ ਸੋਹਣੇ
ਜਿਨ੍ ਵਿਚਹੁ ਆਪੁ ਗਵਾਇ ॥

تِنّہ سوگُ وِجوگُ کدے نہی
جو ہرِ کے انکِ سماءِ --7--

ਤਿਨ੍ ਸੋਗੁ ਵਿਜੋਗੁ ਕਦੇ ਨਹੀ
ਜੋ ਹਰਿ ਕੈ ਅੰਕਿ ਸਮਾਇ ॥੭॥

سلوک م: 3 --

ਸਲੋਕ ਮਃ ੩ ॥

نانک سو سالاہیۓ[1]
جِسُ وسِ سبھُ کچھُ ہوءِ -- | [1]سالاحیۓ-

ਨਾਨਕ ਸੋ ਸਾਲਾਹੀਐ
ਜਿਸੁ ਵਸਿ ਸਭੁ ਕਿਛੁ ਹੋਇ ॥

تِسے سریوہُ پرانیہو
تِسُ بِنُ اورُ ن کوءِ --

ਤਿਸੈ ਸਰੇਵਿਹੁ ਪ੍ਰਾਣੀਹੋ
ਤਿਸੁ ਬਿਨੁ ਅਵਰੁ ਨ ਕੋਇ ॥

گُرمُکھِ ہرِ پربھُ منِ وسے
تاں سدا سدا سُکھُ ہوءِ --

ਗੁਰਮੁਖਿ ਹਰਿ ਪ੍ਰਭੁ ਮਨਿ ਵਸੈ
ਤਾਂ ਸਦਾ ਸਦਾ ਸੁਖੁ ਹੋਇ ॥

سہسا مُولِ ن ہووئی
سبھ چِنّتا وِچہُ جاءِ --

ਸਹਸਾ ਮੂਲਿ ਨ ਹੋਵਈ
ਸਭ ਚਿੰਤਾ ਵਿਚਹੁ ਜਾਇ ॥

جو کچھُ ہوءِ سُ سہجے ہوءِ
کہنّا کچھُو ن جاءِ --

ਜੋ ਕਿਛੁ ਹੋਇ ਸੁ ਸਹਜੇ ਹੋਇ
ਕਹਣਾ ਕਿਛੂ ਨ ਜਾਇ ॥

سچا ساہِبُ[1] منِ وسے
تاں منِ چِنّدِیا پھلُ پاءِ -- | [1]صاحِبُ-

ਸਚਾ ਸਾਹਿਬੁ ਮਨਿ ਵਸੈ
ਤਾਂ ਮਨਿ ਚਿੰਦਿਆ ਫਲੁ ਪਾਇ ॥

نانک تِن کا آکھیا آپِ سُنے
جِ لئِئنُ پنّنے پاءِ --1--

ਨਾਨਕ ਤਿਨ ਕਾ ਆਖਿਆ ਆਪਿ ਸੁਣੇ
ਜਿ ਲਇਅਨੁ ਪੰਨੈ ਪਾਇ ॥੧॥

م: 3 --

ਮਃ ੩ ॥

انّمرِت سدا ورسدا
بُوجھنِ بُوجھنہار --

ਅੰਮ੍ਰਿਤੁ ਸਦਾ ਵਰਸਦਾ
ਬੂਝਨਿ ਬੂਝਣਹਾਰ ॥

گُرمُکھِ جِنّہی بُجھیا
ہرِ انّمرِت رکھیا اُرِ دھارِ --

ਗੁਰਮੁਖਿ ਜਿਨ੍ੀ ਬੁਝਿਆ
ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥

ہرِ انّمرِتُ پِیوہِ سدا رنّگِ راتے
ہئُمے ترِسنا مارِ --

ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ
ਹਉਮੈ ਤ੍ਰਿਸਨਾ ਮਾਰਿ ॥

انّمرِتُ ہرِ کا نامُ ہے
ورسےَ کِرپا دھارِ --

ਅੰਮ੍ਰਿਤੁ ਹਰਿ ਕਾ ਨਾਮੁ ਹੈ
ਵਰਸੈ ਕਿਰਪਾ ਧਾਰਿ ॥

نانک گُرمُکھِ ندری آئِیا
ہرِ آتم رامُ مُرارِ --2--

ਨਾਨਕ ਗੁਰਮੁਖਿ ਨਦਰੀ ਆਇਆ
ਹਰਿ ਆਤਮ ਰਾਮੁ ਮੁਰਾਰਿ ॥੨॥

پئُڑی --

ਪਉੜੀ ॥

اتُلُ کِءُ تولیئے
وِنُ تولے پائِیا ن جاءِ --
Page# [1282]
ਅਤੁਲੁ ਕਿਉ ਤੋਲੀਐ
ਵਿਣੁ ਤੋਲੇ ਪਾਇਆ ਨ ਜਾਇ ॥

گُر کے سبدِ ویچارِیئے
گُنٹ مہِ رہے سماءِ --

ਗੁਰ ਕੈ ਸਬਦਿ ਵੀਚਾਰੀਐ
ਗੁਣ ਮਹਿ ਰਹੈ ਸਮਾਇ ॥

اپنٹا آپ آپِ تولسی
آپے ملےَ ملاءِ --

ਅਪਣਾ ਆਪੁ ਆਪਿ ਤੋਲਸੀ
ਆਪੇ ਮਿਲੈ ਮਿਲਾਇ ॥

تِس کی کیمتِ[1] نا پوے
کہنٹا کچھُو ن جاءِ -- | [1]قیمتِ-

ਤਿਸ ਕੀ ਕੀਮਤਿ ਨਾ ਪਵੈ
ਕਹਣਾ ਕਿਛੂ ਨ ਜਾਇ ॥

ہءُ بلہاری گُر آپنٹے
جِنِ سچی بُوجھ دِتی بجھاءِ --

ਹਉ ਬਲਿਹਾਰੀ ਗੁਰ ਆਪਣੇ
ਜਿਨਿ ਸਚੀ ਬੂਝ ਦਿਤੀ ਬੁਝਾਇ ॥

جگتُ مُسے انمرِتُ لُٹیئے
منمکھ بُوجھ ن پاءِ --

ਜਗਤੁ ਮੁਸੈ ਅੰਮ੍ਰਿਤੁ ਲੁਟੀਐ
ਮਨਮੁਖ ਬੂਝ ਨ ਪਾਇ ॥

وِنٹُ ناوے نالِ ن چلسی
جاسی جنمُ گواءِ --

ਵਿਣੁ ਨਾਵੈ ਨਾਲਿ ਨ ਚਲਸੀ
ਜਾਸੀ ਜਨਮੁ ਗਵਾਇ ॥

گُرمتی جاگے تِنْہی گھرُ رکھیا
دُوتا کا کچھ ن وساءِ --8--

ਗੁਰਮਤੀ ਜਾਗੇ ਤਿਨ੍ਹੀ ਘਰੁ ਰਖਿਆ
ਦੂਤਾ ਕਾ ਕਿਛੁ ਨ ਵਸਾਇ ॥੮॥

سلوک م: 3 --

ਸਲੋਕ ਮਃ ੩ ॥

بابِیہا نا بلِلاءِ نا ترساءِ ایہ منُ
کھسم[1] کا ہُکمُ[2] منّنِ -- | [1]خصم- [2]حُکم-

ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ
ਖਸਮ ਕਾ ਹੁਕਮੁ ਮੰਨਿ ॥

نانک ہُکمِ[1] منّئے تِکھ اُترے
چڑے چوگلِ ونّنُ --1-- | [1]حُکم-

ਨਾਨਕ ਹੁਕਮਿ ਮੰਨਿਐ ਤਿਖ ਉਤਰੈ
ਚੜੈ ਚਵਗਲਿ ਵੰਨੁ ॥੧॥

م: 3 --

ਮਃ ੩ ॥

بابِیہا جل مہِ تیرا واسُ ہےَ جل ہی ماہِ پھِراہِ ـــ	----	ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥
جل کی سار ن جانڑہی تاں تُونّ کُوکٹ پاہِ ـــ	----	ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥
جل تھل چہُ دِس ورسدا کھالی[1] کو تھاءُ ناہِ ـــ | [1]خالی-	----	ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥
اےتےَ جلِ ورسدےَ تِکھ مرہِ بھاگ تِنا کے ناہِ ـــ	----	ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
نانک گُرمُکھِ تِن سوجھی پئی جِن وسِیا من ماہِ ـــ2ـــ	----	ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥
پئُڑی ـــ	----	ਪਉੜੀ ॥
ناتھ جتی سِدھ پِیر کنےَ انّتُ ن پائِیا ـــ	----	ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥
گُرمُکھِ نامُ دھِیاءِ تُجھےَ سمائِیا ـــ	----	ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥
جُگ چھتِیہ گُبارُ[1] تِس ہی بھائِیا ـــ | [1]غُبارُ-	----	ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥
جلا بِنّبُ اسرالُ تنےَ ورتائِیا ـــ	----	ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥

نِیلُ انیلُ اگنَمُ
سرجِیتُ سبائِیا --

ਨੀਲੁ ਅਨੀਲੁ ਅਗੰਮੁ
ਸਰਜੀਤੁ ਸਬਾਇਆ ॥

اگنِ اُپائی وادُ
بھُکھ تِہائِیا --

ਅਗਨਿ ਉਪਾਈ ਵਾਦੁ
ਭੁਖ ਤਿਹਾਇਆ ॥

دُنیا کےَ سِرِ کالُ
دوُجا بھائِیا --

ਦੁਨੀਆ ਕੈ ਸਿਰਿ ਕਾਲੁ
ਦੂਜਾ ਭਾਇਆ ॥

رکھےَ رکھنھارُ
جِنِ سبدُ بُجھائِیا --9--

ਰਖੈ ਰਖਣਹਾਰੁ
ਜਿਨਿ ਸਬਦੁ ਬੁਝਾਇਆ ॥੯॥

سلوک م: 3 --

ਸਲੋਕ ਮਃ ੩ ॥

اِہ جلُ سبھ تےَ ورسدا
ورسےَ بھاءِ سُبھاءِ --

ਇਹੁ ਜਲੁ ਸਭ ਤੈ ਵਰਸਦਾ
ਵਰਸੈ ਭਾਇ ਸੁਭਾਇ ॥

سے بِرکھا ہرِییاولے
جو گُرمُکھِ رہے سماءِ --

ਸੇ ਬਿਰਖਾ ਹਰੀਆਵਲੇ
ਜੋ ਗੁਰਮੁਖਿ ਰਹੇ ਸਮਾਇ ॥

نانک ندری سُکھُ ہوءِ
اینا جنّتا کا دُکھُ جاءِ --1--

ਨਾਨਕ ਨਦਰੀ ਸੁਖੁ ਹੋਇ
ਏਨਾ ਜੰਤਾ ਕਾ ਦੁਖੁ ਜਾਇ ॥੧॥

م: 3 --

ਮਃ ੩ ॥

بھِنّی رَینِ چمکِیا
وُٹھا چھہبر لاءِ --

ਭਿੰਨੀ ਰੈਣਿ ਚਮਕਿਆ
ਵੁਠਾ ਛਹਬਰ ਲਾਇ ॥

جِتُ وُٹھےَ انُ دھنُ بہُتُ اُوبجےَ جاں سہُ کرے رجاءِ[1] ۔۔ | [1]رضاءِ۔	----	ਜਿਤੁ ਵੁਠੈ ਅਨੁ ਧਨੁ ਬਹੁਤੁ ਉਪਜੈ ਜਾਂ ਸਹੁ ਕਰੇ ਰਜਾਇ ॥
جِتُ کھادھےَ منُ تِرّپتیۓَ جِیا جُگتِ سماءِ ۔۔	----	ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆ ਜੁਗਤਿ ਸਮਾਇ ॥
اِہُ دھنُ کرتے کا کھیلُ ہےَ کدے آوےَ کدے جاءِ ۔۔	----	ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥
گِیانِیا کا دھنُ نامُ ہےَ سد ہی رہےَ سماءِ ۔۔	----	ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥
نانک جِن کءُ ندرِ کرے تاں اِہُ دھنُ ملےَ پاءِ ۔۔2۔۔	----	ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥
پئُڑی ۔۔	----	ਪਉੜੀ ॥
آپِ کرائے کرے آپِ ہءُ کےَ سِءُ کری پُکار ۔۔	----	ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
آپے لیکھا منّگسی آپِ کرائے کار ۔۔	----	ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥
جو تِسُ بھاوےَ سو تھیۓَ ہُکمُ[1] کرے گاوارُ ۔۔ | [1]حُکم۔	----	ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥
آپِ چھڈائے چھُٹیۓَ آپے بکھسنْہارُ[1] ۔۔ | [1]بخشنْہار۔	----	ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥

آپے وکھےَ سُنڑےَ آپِ سبھسےَ دے آدھارُ --	----	ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥
سبھ مہِ ایکُ ورتدا سِرِ سِرِ کرے بیچارُ --	----	ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥
گُرمُکھِ آپُ وِیچارِیےَ لگےَ سچِ پِیارُ --	----	ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥
نانک کِس نو آکھیےَ آپے دیونڑہارُ --10--	Page# [1283]	ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥
سلوک م: 3 --	----	ਸਲੋਕ ਮਃ ੩ ॥
باِبیہا ایہُ جگتُ ہےَ مت کو بھرمِ بھُلاءِ --	----	ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
اِہُ باِبینْہا پسُو ہےَ اِس نو بُوجھنڑُ ناہِ --	----	ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥
انّمرِتُ ہرِ کا نامُ ہےَ جِتُ پیتےَ تِکھ جاءِ --	----	ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥
نانک گُرمُکھِ جِنّہ پِیا تِنّہ بہُڑِ ن لاگی آءِ --1--	----	ਨਾਨਕ ਗੁਰਮੁਖਿ ਜਿਨ੍ ਪੀਆ ਤਿਨ੍ ਬਹੁੜਿ ਨ ਲਾਗੀ ਆਇ ॥੧॥
م: 3 --	----	ਮਃ ੩ ॥

ملارُ سیِتل راگُ ہےَ ہرِ دھِیائِئےَ سانْتِ ہوءِ --	----	ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
ہرِ جیءُ اپنْی کرِپا کرے تاں ورتےَ سبھ لوءِ --	----	ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
وُٹھےَ جیِیا جُگتِ ہوءِ دھرنْی نو سیِگارُ ہوءِ --	----	ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
نانک اِہُ جگتُ سبھ جلُ ہےَ جل ہی تے سبھ کوءِ --	----	ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
گُر پرسادی کو وِرلا بُوجھےَ سو جنُ مُکتُ سدا ہوءِ --2--	----	ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
پئُڑی --	----	ਪਉੜੀ ॥
سچا ویپرواہ اِکو تُو دھنْی --	----	ਸਚਾ ਵੇਪਰਵਾਹੁ ਇਕੋ ਤੂ ਧਣੀ ॥
تُو سبھُ کِچھُ آپے آپِ دُوجے کِس گنْی --	----	ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥
مانْس کُوڑا گربُ سچی تُدھ منْی --	----	ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥
آوا گئُنْ رچاءِ اُپائی میدنی --	----	ਆਵਾ ਗਉਣੁ ਰਚਾਇ ਉਪਾਈ ਮੇਦਨੀ ॥
ستِگُر سیوے آپنْا آئِیا تِس گنْی --	----	ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥
جے ہئُمےَ وِچہُ جاءِ ت کیہی گنْت گنْی --	----	ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥

منمُکھ موہِ گُبارِ[1] جِءُ بھُلا منّجھِ وڻی -- | [1]غُبارِ-	----	ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥
کٹے پاپ اسنّکھ ناوےَ اِک کڻی --11--	----	ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥
سلوک م: 3 --	----	ਸਲੋਕ ਮਃ ੩ ॥
بابِیہا کھسمےَ[1] کا مہلُ[2] ن جاڻہی مہلُ[3] دیکھِ ارداسِ[4] پاءِ -- | [1]خصمےَ- [2]محلُ- [3]محلُ- [4]عرداسِ-	----	ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
آپڻےَ بھاڻےَ بہُتا بولہِ بولِیا تھاءِ ن پاءِ --	----	ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥
کھسمُ[1] وڈا داتارُ ہےَ جو اِچھے سو پھل پاءِ -- | [1]خصمُ-	----	ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥
بابِیہا کِیا بپُڑا جگتےَ کی تِکھ جاءِ --1--	----	ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥
م: 3 --	----	ਮਃ ੩ ॥
بابِیہا بھِنّنی رَیڻِ بولِیا سہجے سچِ سُبھاءِ --	----	ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥
اِہُ جلُ میرا جیءُ ہےَ جل بِنُ رہڻُ ن جاءِ --	----	ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥
گُر سبدی جلُ پائیئےَ وِچہُ آپُ گواءِ --	----	ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥

نانکؔ جِسُ بِنُ چسا ن جِیودی سو ستِگُرِ دِییا مِلاءِ --2--	----	ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥
پئُڑی --	----	ਪਉੜੀ ॥
کھنّڈ پتال اسنّکھ مےَ گنٹت ن ہوئی --	----	ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
تُو کرتا گووِنّدُ تُدھُ سِرجی تُدھےَ گوئی --	----	ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
لکھ چئُراسِیہ میدنی تُجھ ہی تے ہوئی --	----	ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
اِکِ راجے کھان[1] ملُوک کہہِ کہاوہِ کوئی -- | [1]خان-	----	ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
اِکِ ساہ سداوہِ سنّچِ دھنُ دُوجےَ پتِ کھوئی --	----	ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
اِکِ داتے اِک منّگتے سبھنا سِرِ سوئی --	----	ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
وِنُ ناوےَ باجارِییا[1] بھیہاولِ ہوئی -- | [1]بازارِییا-	----	ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
کُوڑ نِکھُٹے نانکا سچُ کرے سُ ہوئی --12--	----	ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥

سلوک م: 3 --	----	ਸਲੋਕ ਮਃ ੩ ॥
بابِیہا گُنونّتی مہلُ[1] پائِیا اَئُگنونّتی دُورِ -- | [1]محلُ-	----	ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥
انّترِ تیرےَ ہرِ وسےَ گُرمُکھِ سدا ہجُورِ[1] -- | [1]حضُورِ-	----	ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥
کُوک پُکار ن ہوئی ندری ندرِ نِہال --	----	ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥
نانک نامِ رتے سہجے ملے سبدِ گُرُو کےَ گھال --1--	----	ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥
م: 3 --	----	ਮਃ ੩ ॥
بابِیہا بینتی کرے کرِ کِرپا دیہُ جیء دان --	Page# [1284]	ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
جل بِنُ پِیاس ن اُوترےَ چھُٹکِ جانْہِ میرے پّران --	----	ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
تُو سُکھداتا بیئنّتُ ہےَ گُنداتا نیدھانُ --	----	ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
نانک گُرمُکھِ بکھسِ[1] لۓ انّتِ بیلی ہوءِ بھگوانُ --2-- | [1]بخشِ-	----	ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
پئُڑی --	----	ਪਉੜੀ ॥

آپے جگتُ اُپاءِ کےَ گُن اَئگُن کرے بیچارُ --	----	ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥
ترَےَ گُن سرب جنجالُ[1] ہے نامِ ن دھرے پیارُ -- | [1]زنجال-	----	ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥
گُن چھوڈِ اَئگُن کماودے درگہ ہوہِ کھُیارُ[1] -- | [1]خُیار-	----	ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥
جُوئےَ جنمُ تِنی ہارِیا کِتُ آئے سنّسارِ --	----	ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥
سچےَ سبدِ منُ مارِیا اہِنِس نامِ پیارِ --	----	ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥
جِنی پُرکھی اُرِ دھارِیا سچا الکھ اپارُ --	----	ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥
تُو گُنداتا نِدھانُ ہہِ اسی اوگُنیار --	----	ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥
جِسُ بکھسے[1] سو پائِسی گُر سبدی وِیچارُ --13-- | [1]بخشے-	----	ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥
سلوک م: 5 --	----	ਸਲੋਕ ਮਃ ੫ ॥
راتِ ن وِہاوی ساکتاں جِنّہا وِسرے ناءُ --	----	ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹ੍ਹਾ ਵਿਸਰੈ ਨਾਉ ॥

راتی دِنس سُہیلِیا نانک ہرِ گُݨ گاںْءُ --1--	----	ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥
م: 5 --	----	ਮਃ ੫ ॥
رتن جویہر ماݨکا سبھے مݨی متھّنِ --	----	ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥
نانک جو پّربھِ بھاݨیا سچےَ درِ سوہّنِ --2--	----	ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥
پئُڑی --	----	ਪਉੜੀ ॥
سچا ستِگُر سیوِ سچُ سمہّالیا --	----	ਸਚਾ ਸਤਿਗੁਰੁ ਸੇਵਿ ਸਚੁ ਸਮ੍ਾਲਿਆ ॥
انّتِ کھلویا آءِ جِ ستِگُر اگےَ گھالیا --	----	ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥
پوہِ ن سکےَ جمکالُ سچا رکھوالیا --	----	ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥
گُر ساکھی جوتِ جگاءِ دِیوا بالیا --	----	ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥
منمُکھ وِݨُ ناوےَ کوڑِیار پھِرہِ بیتالیا --	----	ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥

پسُو مانْس چنّمِ ملیٹے اندرہُ کالیا --	----	ਪਸੁ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
سبھو ورتےَ سچُ سچےَ سبدِ نہالیا --	----	ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥
نانک نامُ ندھانُ ہےَ پُورےَ گُرِ دیکھالیا --14--	----	ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥
سلوک م: 3 --	----	ਸਲੋਕ ਮਃ ੩ ॥
بابیہےَ ہُکمُ[1] پچھانْیا گُر کےَ سہجِ سُبھاءِ -- | [1]حکمُ-	----	ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
میگھُ ورسےَ دئیا کرِ گُوڑی چھہبر لاءِ --	----	ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥
بابیہے کُوک پُکار رہِ گئی سُکھُ وسیا منِ آءِ --	----	ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥
نانک سو سالاہیئےَ[1] جِ دیندا سبھناں جیِیا رِجکُ[2] سماءِ --1-- | [1]سالاحیئے- [2]رزق-	----	ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥
م: 3 --	----	ਮਃ ੩ ॥

چاتِرک تُو ن جانْہی کِیا تُدھ وِچ تِکھا ہے کِت پیتےَ تِکھ جاءِ --	----	ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
دُوجےَ بھاءِ بھرنّمِیا انمْرِت جلُ پلےَ ن پاءِ --	----	ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
ندرِ کرے جے آپنْی تاں ستگُرُ ملےَ سُبھاءِ --	----	ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
نانک ستگُر تے انمّرِت جلُ پائِیا سہجے رہِیا سماءِ --2--	----	ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥
پئُڑی --	----	ਪਉੜੀ ॥
اِکِ ونْ کھنڈِ بیَسہِ جاءِ سدُ[1] ن دیوہی -- | صدُ[1]-	----	ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
اِکِ پالا ککرُ بھنّنِ سِیتلُ جلُ ہینْوہی --	----	ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
اِکِ بھسم چڑ٘ہاوہِ انگّ مَیلُ ن دھووہی --	----	ਇਕਿ ਭਸਮ ਚੜ੍ਹਾਵਹਿ ਅੰਗਿ ਮੈਲੁ ਨ ਧੋਵਹੀ ॥
اِکِ جٹا بِکٹ بِکرال کُلُ گھرُ کھووہی --	----	ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥

اِکِ نگن پھرہِ دِنُ راتِ نِیند ن سووہی --	----	ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ ਸੋਵਹੀ ॥
اِکِ اگنِ جلاوہِ انّگُ آپُ وِگووہی --	Page# [1285]	ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
وِنُ ناوے تنُ چھارُ کِیا کہِ رووہی --	----	ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
سوہن کھسم[1] دُیارِ جِ ستِگُرُ سیوہی --15-- | [1]خصم-	----	ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
سلوک م: 3 --	----	ਸਲੋਕ ਮਃ ੩ ॥
بابِیہا انّمرِت ویلے بولِیا تاں درِ سُنی پُکار --	----	ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
میگھے نو پھُرمانُ[1] ہویا ورسہُ کِرپا دھارِ -- | [1]فرمانُ-	----	ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
ہءُ تِن کے بلِہارنے جِنی سچُ رکھِیا اُرِ دھارِ --	----	ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥
نانک نامے سبھ ہرِییاولی گُر کے سبدِ وِچارِ --1--	----	ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
م: 3 --	----	ਮਃ ੩ ॥

بابِیہا اِو تیری تِکھا ن اُترے جے س ءُ کرہِ پُکار --	----	ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥
ندری ستِگرُ پائیۓ ندری اُپجے پِیارُ --	----	ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥
نانک ساہِبُ[1] منِ وسے وِچہُ جاہِ وِکار --2-- | [1]صاحِبُ-	----	ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥
پئُڑی --	----	ਪਉੜੀ ॥
اِکِ جَینی اُجھڑ پاءِ دھُرہُ کھُیائِیا --	----	ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥
تِن مُکھِ ناہی نامُ ن تیرتھِ نّہائِیا --	----	ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨ੍ਹ੍ਹਾਇਆ ॥
ہتھی سِر کھوہاءِ ن بھدُ کرائِیا --	----	ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥
کُچِل رہہِ دِن راتِ سبدُ ن بھائِیا --	----	ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥
تِن جاتِ[1] ن پتِ ن کرمُ جنمُ گوائِیا -- | [1]زاتِ-	----	ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥
منِ جُوٹھے ویجاتِ جُوٹھا کھائِیا --	----	ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥

بِنُ سبدے آچارُ ن کِن ہی پائِیا --	ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥
گُرمُکھِ اوئنّکارِ سچِ سمائِیا --16--	ਗੁਰਮੁਖਿ ੴਕਾਰਿ ਸਚਿ ਸਮਾਇਆ ॥੧੬॥
سلوک م: 3 --	ਸਲੋਕ ਮਃ ੩ ॥
ساوݨِ سرسی کامݨی گُر سبدی وِیچارِ --	ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥
نانک سدا سُہاگݨی گُر کے ہیتِ اپارِ --1--	ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥
م: 3 --	ਮਃ ੩ ॥
ساوݨِ دجھے گُݨ باہری جِسُ دُوجے بھاءِ پیارُ --	ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥
نانک پِر کی سار ن جاݨئی سبھُ سِیگارُ کھُیارُ[1] --2-- | [1]کھُیارُ-	ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥
پئُڑی --	ਪਉੜੀ ॥
سچا الکھ ابھےءُ ہٹھِ ن پتیجئی --	ਸਚਾ ਅਲਖ ਅਭੇਉ ਹਠਿ ਨ ਪਤੀਜਈ ॥
اِکِ گاوہِ راگ پرِییا راگِ ن بھیجئی --	ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥

اِکِ نچِ نچِ پُورہِ تال بھگتِ ن کیِجئی --	----	ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
اِکِ انّنُ ن کھاہِ مُورکھ تِنا کِیا کیِجئی --	----	ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥
ت٘رِسنا ہوئی بہُتُ کِوے ن دھیِجئی --	----	ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥
کرم ودھہِ کے لوءِ کھپِ مریِجئی --	----	ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥
لاہا نامُ سنّسارِ انّم٘رِتُ پیِجئی --	----	ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥
ہرِ بھگتی اسنیہِ گُرمُکھِ گھیِجئی --17--	----	ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥
سلوک م: 3 --	----	ਸਲੋਕ ਮਃ ੩ ॥
گُرمُکھِ ملار راگُ جو کرہِ تِن منُ تنُ سیِتلُ ہوءِ --	----	ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥
گُر سبدی ایکُ پچھانِیا ایکو سچا سوءِ --	----	ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥
منُ تنُ سچا سچُ منِ سچے سچی سوءِ --	----	ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥

اندرِ سچی بھگتِ ہےَ سہجے ہی پتِ ہوءِ --	----	ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥
کلجُگ مہِ گھور اندھارُ ہےَ منمُکھ راہُ ن کوءِ --	----	ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥
سے وڈبھاگی نانکا جِن گُرمُکھِ پرگٹُ ہوءِ --1--	----	ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥
م: 3 --	----	ਮਃ ੩ ॥
اِنّدُ ورسےَ کرِ دئِیا لوکاں منِ اُپجےَ چاءُ --	----	ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥
جِس کےَ ہُکمِ[1] اِنّدُ ورسدا تِس کےَ سد بلِہارےَ جانْءُ -- | [1]حُکمِ-	----	ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥
گُرمُکھِ سبدُ سمّہالیِئےَ سچے کے گُنْ گاءُ --	----	ਗੁਰਮੁਖਿ ਸਬਦੁ ਸਮ੍ਹਾਲੀਐ ਸਚੇ ਕੇ ਗੁਣ ਗਾਉ ॥
نانکً نامِ رتے جن نِرملے سہجے سچِ سماءُ --2--	Page# [1286]	ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥
پئُڑی --	----	ਪਉੜੀ ॥
پُورا ستِگُرُ سیوِ پُورا پائِیا --	----	ਪੂਰਾ ਸਤਿਗੁਰ ਸੇਵਿ ਪੂਰਾ ਪਾਇਆ ॥

پُورےَ کرمِ دھِیاۓِ پُورا سبدُ مَنّ وسائِیا --	----	ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥
پُورےَ گِیانِ دھِیانِ مَیلُ چُکائِیا --	----	ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥
ہرِ سرِ تِیرتھِ جانڑِ منُویا نائِیا --	----	ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥
سبدِ مرےَ منُ مارِ دھنّنُ جنڑیدی مائِیا --	----	ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥
درِ سچےَ سچِیارُ سچا آئِیا --	----	ਦਰਿ ਸਚੈ ਸਚਿਆਰੁ ਸਚਾ ਆਇਆ ॥
پُچھِ ن سکےَ کوءِ جاں کھسمےَ[1] بھائِیا -- | [1]خصمےَ	----	ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥
نانک سچُ سلاہِ[1] لِکھِیا پائِیا --18-- | [1]سلاحِ	----	ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥
سلوک م: 1 --	----	ਸਲੋਕ ਮਃ ੧ ॥
کُلھاں دینْدے باولے لَینْدے وڈے نَلج --	----	ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
چُوہا کھڈ ن ماوئی تِکلِ بنّھےَ چھج --	----	ਚੂਹਾ ਖਡ ਨ ਮਾਵਈ ਤਿਕਲਿ ਬੰਨੈ੍ ਛਜ ॥

دینّہِ دُیائی[1] سے مرہِ جِن کءُ دینِ سِ جاہِ ـ ـ ‌ | دُیائِی[1]ـ	----	ਦੇਨਿ੍ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
نانکُ ہُکمُ[1] ن جاپئی کتھےَ جاءِ سماہِ ـ ـ | حُکمُ[1]ـ	----	ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
پھسلِ[1] اہاڑی ایکُ نامُ ساوݨی سچُ ناءُ ـ ـ | فصلِ[1]ـ	----	ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥
مےَ مہدُودُ[1] لِکھائِیا کھسمےَ[2] کےَ دِرِ جاءِ ـ ـ | محدُودُ[1]ـ خصمےَ[2]ـ	----	ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥
دُنیا کے در کیتڑے کیتے آوہِ جانْہِ ـ ـ	----	ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥
کیتے منّگہِ منّگتے کیتے منّگِ منّگِ جاہِ ـ ـ1ـ ـ	----	ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥
م: 1 ـ ـ	----	ਮਃ ੧ ॥
سءُ منُ ہستی گھِءُ گُڑُ کھاوےَ پنّجِ سےَ داݨا کھاءِ ـ ـ	----	ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥
ڈکےَ پھُوکےَ کھیہ اُڈاوےَ ساہِ گئِۓ پچھُتاءِ ـ ـ	----	ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥
انّدھی پھُوکِ مُئی دیوانی ـ ـ	----	ਅੰਧੀ ਫੂਕਿ ਮੁਈ ਦੇਵਾਨੀ ॥
کھسمِ[1] مِٹی پھِرِ بھانی ـ ـ | خصمِ[1]ـ	----	ਖਸਮਿ ਮਿਟੀ ਫਿਰਿ ਭਾਨੀ ॥

ادھ گُلّہا چِڑی کا چُگنُ گَینِ چڑی بِللاءِ --	ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥
کھسمے[1] بھاوے اوہا چنگی جِ کرے کھُداءِ[2] کھُداءِ[3] -- | [1]خصمے۔ [2]خُداءِ۔ [3]خُداءِ۔	ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥
سکتا سِیہُ مارے سےَ مِریا سبھ پِچھےَ پےَ کھاءِ --	ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥
ہوءِ ستانا گھُرےَ ن ماوےَ ساہِ گیۓ پچھُتاءِ --	ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥
انّدھا کِس نو بُکِ سُنّاوےَ --	ਅੰਧਾ ਕਿਸ ਨੋ ਬੁਕਿ ਸੁਣਾਵੈ ॥
کھسمے[1] مُولِ ن بھاوےَ -- | [1]خصمے۔	ਖਸਮੈ ਮੂਲਿ ਨ ਭਾਵੈ ॥
اک سِءُ پرِیتِ کرے اک تِڈا اک ڈالی بہِ کھاءِ --	ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥
کھسمے[1] بھاوےَ اوہو چنگا جِ کرے کھُداءِ[2] کھُداءِ[3] -- | [1]خصمے۔ [2]خُداءِ۔ [3]خُداءِ۔	ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥
نانک دُنیا چارِ دِہاڑے سُکھِ کیتےَ دُکھُ ہوئی --	ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥
گلا والے ہَینِ گھنیرے چھڈِ ن سکےَ کوئی --	ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥

مکھِیں مٹھےَ مرنٹا ـــ	----	ਮਖੀ ਮਿਠੈ ਮਰਣਾ ॥
جِن تُوٗ رکھہِ تِن نیڑِ ن آوےَ تِن بھءُ ساگرُ ترنٹا ـــ2ـــ	----	ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥
پئُڑی ـــ	----	ਪਉੜੀ ॥
اگم اگوچرُ تُوٗ دھنٹی سچا الکھ اپارُ ـــ	----	ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥
تُوٗ داتا سبھِ منّگتے اِکو دیوٹنہارُ ـــ	----	ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥
جِنی سیوِیا تِنی سُکھُ پائِیا گُرمتی وِیچارُ ـــ	----	ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥
اِکنا نوٗ تُدھُ ایوےَ بھاودا مائِیا نالِ پِیارُ ـــ	----	ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥
گُر کےَ سبدِ سلاہیِۓ[1] انّترِ پّریم پِیارُ ـــ | [1]سلاحیۓ ـ	----	ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥
وِنُٹ پّرِیتی بھگتِ ن ہوِوئی وِنُٹ ستِگُر ن لگےَپِیارُ ـــ	----	ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥
تُوٗ پّربھُ سبھِ تُدھُ سیودے اِک ڈھاڈھی کرے پُکار ـــ	----	ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥

دیہہ دانُ سنّتوکھیا سچا نامُ ملے آدھارُ --19--	----	ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥
سلوک م: 1 --	----	ਸਲੋਕ ਮਃ ੧ ॥
راتی کالُ گھٹے دِن کالُ --	Page# [1287]	ਰਾਤੀ ਕਾਲੁ ਘਟੈ ਦਿਨਿ ਕਾਲੁ ॥
چھجے کائیا ہوءِ پرالُ --	----	ਛਿਜੈ ਕਾਇਆ ਹੋਇ ਪਰਾਲੁ ॥
ورتنِ ورتیا سرب جنّجالُ[1] -- | [1] زنجالُ-	----	ਵਰਤਣਿ ਵਰਤਿਆ ਸਰਬ ਜੰਜਾਲੁ ॥
بھُلیا چُکِ گئیا تپ تالُ --	----	ਭੁਲਿਆ ਚੁਕਿ ਗਇਆ ਤਪ ਤਾਲੁ ॥
انّدھا جھکھِ جھکھِ پئیا جھیرِ --	----	ਅੰਧਾ ਝਖਿ ਝਖਿ ਪਇਆ ਝੇਰਿ ॥
پچھے روویہہ لیاویہہ پھیرِ --	----	ਪਿਛੈ ਰੋਵਹਿ ਲਿਆਵਹਿ ਫੇਰਿ ॥
بِنُ بُوجھے کِچھُ سُوجھے ناہی --	----	ਬਿਨੁ ਬੂਝੇ ਕਿਛੁ ਸੁਝੈ ਨਾਹੀ ॥
موئیا رونْہہ روندے مرِ جانْہیں --	----	ਮੋਇਆ ਰੋਂਹਿ ਰੋਂਦੇ ਮਰਿ ਜਾਂਹੀ ॥
نانک کھسمے[1] ایوے بھاوے -- | [1] خصمے-	----	ਨਾਨਕ ਖਸਮੈ ਏਵੈ ਭਾਵੈ ॥
سیئی مُئے جِن چِتِ ن آوے --1--	----	ਸੇਈ ਮੁਏ ਜਿਨਿ ਚਿਤਿ ਨ ਆਵੈ ॥੧॥
م: 1 --	----	ਮਃ ੧ ॥
مُیا پیارُ پّریت مُئی مُویا وَیرُ وادی --	----	ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥
ونّنُ گئیا رُوپُ وِنّسیا دُکھی دیہہ رُلی --	----	ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥

کِتھہُ آئِیا کہ گئِیا کِہُ ن سِیئو کِہُ سی --	----	ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥
مَنِ مُکھِ گلا گوئِیا کِیتا چاءُ رلی --	----	ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥
نانک سچے نام بِنُ سِر کھُر پتِ پاٹی --2--	----	ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥
پئُڑی --	----	ਪਉੜੀ ॥
انّمرِت نامُ سدا سُکھداتا انّتے ہوءِ سکھائی --	----	ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥
باجھ گُرو جگتُ بئُرانا ناوےَ سار ن پائی --	----	ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥
ستِگُرُ سیوہِ سے پروانُ جِنّہ جوتی جوتِ مِلائی --	----	ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨ੍ਹ ਜੋਤੀ ਜੋਤਿ ਮਿਲਾਈ ॥
سو ساہِبُ[1] سو سیوکُ تیہا جِسُ بھاݨا منّنِ وسائی -- | [1]صاحِبُ-	----	ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥
آپݨےَ بھاݨےَ کہُ کِنِ سُکھُ پائِیا انّدھا انّدھُ کمائی --	----	ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥
بِکھیا کدے ہی رجےَ ناہی مورکھ بھُکھ ن جائی --	----	ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥

دُوجے سبھُ کو لگِ وِگُتا بِنُ ستِگر بُوجھ ن پائی --	----	ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥
ستِگرُ سیوے سو سُکھُ پائے جِس نو کِرپا کرے رجائی[1] --20-- |	----	ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥
[1]رضائی-		
سلوک م: 1 --	----	ਸਲੋਕ ਮਃ ੧ ॥
سرمُ دھرمُ دُءِ نانکا جے دھنُ ملے پاءِ --	----	ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
سو دھنُ مِترُ ن کانْڈھیئے جِتُ سِرِ چوٹاں کھاءِ --	----	ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥
جِن کے ملے دھنُ وسے تِن کا ناءُ پھکیر[1] -- | [1]فقیر-	----	ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
جِنّہ کے ہِردے تُو وسہِ تے نر گُنٹی گہِیر --1--	----	ਜਿਨ੍ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥
م: 1 --	----	ਮਃ ੧ ॥
دُکھی دُنی سہیڑِیئے جاءِ ت لگہِ دُکھ --	----	ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥
نانک سچے نام بِنُ کِسے ن لتھی بھُکھ --	----	ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥

ਰੁਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥	رُوپی بھُکھ ن اُترے جاں دیکھاں تاں بھُکھ --
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥	جیتے رس سرِیر کے تیتے لگہِ دُکھ --2--
ਮਃ ੧ ॥	م: 1 --
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥	اَندھی کمّی اَندھُ منُ منِ اَندھے تنُ اَندھُ --
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥	چِکڑِ لائۓ کِیا تھیۓ جاں تُٹے پتھر بنّدھُ --
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥	بنّدھُ تُٹا بیڑی نہی نا تُلہا نا ہاتھ --
ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥	نانک سچے نام وِنُ کیتے ڈُبے ساتھ --3--
ਮਃ ੧ ॥	م: 1 --
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥	لکھ منْ سُئِنا لکھ منْ رُپا لکھ ساہا سِرِ ساہ --
ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥	لکھ لسکر[1] لکھ واجے نیجے لکھی گھوڑی پاتِساہ[2] --

[1] لشکر۔ [2] پاتشاہ۔

جتھےَ سائِرُ لنگھنْا اگنِ پانْی اسگاہ --	----	ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥
کنّدھی دِسِ ن آوئی دھاہی پوےَ کہاہ --	----	ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥
نانکُ اوتھےَ جانْیئہِ ساہ کیئی پاتِساہ[1] --4-- | [1]پاتِشاہ-	----	ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥
پئُڑی --	----	ਪਉੜੀ ॥
اِکنا گلیِں جنّجیِر[1] بنّدِ ربانْیئےَ -- | [1]زنّجیِر-	----	ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥
بدھے چھُٹہِ سچِ سچُ پچھانْیئےَ --	----	ਬਧੇ ਛੁਟਹਿ ਸਚਿ ਸਚੁ ਪਛਾਣੀਐ ॥
لِکھِیا پلےَ پاءِ سو سچُ جانْیئےَ --	----	ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥
ہُکمی[1] ہوءِ نِبیڑُ گئِیا جانْیئےَ -- | [1]حُکمی-	Page# [1288]	ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥
بھئُجل تارنْہارُ سبدِ پچھانْیئےَ --	----	ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥
چور جار جُوار پیِڑے گھانْیئےَ --	----	ਚੋਰ ਜਾਰ ਜੂਆਰ ਪੀੜੇ ਘਾਣੀਐ ॥

نِنّدک لائِتبار ملے ہڑہوانیٔۓ --	----	ਨਿੰਦਕ ਲਾਇਤਬਾਰ ਮਿਲੇ ਹੜ੍ਵਾਣੀਐ ॥
گُرمُکھِ سچِ سماءِ سُ درگہ جانیٔۓ --21--	----	ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥
سلوک م: 2 --	----	ਸਲੋਕ ਮਃ ੨ ॥
ناءُ پھکیرےَ[1] پاتِساہُ[2] مُورکھ پنّڈِتُ ناءُ -- | [1]فقیرے- [2]پاتِشاہ-	----	ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
انّدھے کا ناءُ پارکھُو ایوےَ کرے گیاءُ --	----	ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
اِلتِ کا ناءُ چئُدھری کُوڑی پُورے تھاءُ --	----	ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
نانک گُرمُکھِ جانیٔۓ کلِ کا ایہُ نیاءُ --1--	----	ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥
م: 1 --	----	ਮਃ ੧ ॥
ہرݨاں باجاں تےَ سِکداراں اینّھا پڑّھیا ناءُ --	----	ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ੍ ਪੜਿ੍ਆ ਨਾਉ ॥
پھانْدھی لگی جاتِ پھہائِنِ اگےَ ناہی تھاءُ --	----	ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥

سو پڑِیا سو پنّڈِتُ بِینا جِنّھی کماٹا ناءُ --	----	ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹੀ ਕਮਾਣਾ ਨਾਉ ॥
پہِلو دے جڑ انّدرِ جنّمےَ تا اُپرِ ہووےَ چھانْءُ --	----	ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥
راجے سِیہ مُکدم[1] کُتے -- | [1]مُقدم-	----	ਰਾਜੇ ਸੀਹ ਮੁਕਦਮ ਕੁਤੇ ॥
جاءِ جگائِنّہِ بَیٹھے سُتے --	----	ਜਾਇ ਜਗਾਇਨਿ੍ ਬੈਠੇ ਸੁਤੇ ॥
چاکر نہدا پائِنّہِ گھاءُ --	----	ਚਾਕਰ ਨਹਦਾ ਪਾਇਨਿ੍ ਘਾਉ ॥
رتُ پِتُ کُتِہو چٹِ جاہُ --	----	ਰਤੁ ਪਿਤੁ ਕੁਤਿਹੋ ਚਟਿ ਜਾਹੁ ॥
جتھےَ جِیا ہوسی سار --	----	ਜਿਥੈ ਜੀਆ ਹੋਸੀ ਸਾਰ ॥
نِکیں وڈِھیں لائِتبار --2--	----	ਨਕੀ ਵਢੀ ਲਾਇਤਬਾਰ ॥੨॥
پئُڑی --	----	ਪਉੜੀ ॥
آپِ اُپاۓ میدنی آپے کردا سار --	----	ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥
بھےَ بِنُ بھرمُ ن کٹیِۓَ نامِ ن لگےَ پِیارُ --	----	ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥
ستِگُر تے بھءُ اُوپجےَ پائِۓَ موکھ دُیارُ --	----	ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥
بھےَ تے سہجُ پائِۓَ مِلِ جوتی جوتِ اپار --	----	ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥

بھے تے بھَجلُ لنگھیئے گُرمتی وِیچارُ --	ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥
بھے تے نِربھؤ پائیئے جِس دا انّتُ ن پاراوارُ --	ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥
منمُکھ بھے کی سار ن جانْنی ترِسنا جلتے کرہِ پُکار --	ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥
نانک ناوے ہی تے سُکھُ پائِیا گُرمتی اُرِ دھار --22--	ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥
سلوک م: 1 --	ਸਲੋਕ ਮਃ ੧ ॥
رُوپے کامے دوستی بھُکھے سادے گنّڈھُ --	ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥
لبے مالے گھُلِ مِلِ مِچلِ اُونگھے سئُڑِ پلنگھُ --	ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥
بھنئُکے کوپُ کھُیارُ[1] ہوءِ پھکڑُ پٹے انّدھُ -- | [1]خُیارُ-	ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥
چُپے چنگا نانکا وِنُ ناوے مُہِ گنّدھُ --1--	ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥
م: 1 --	ਮਃ ੧ ॥

راجُ مالُ رُوپُ جاتِ[1] جوبنُ پنّجے ٹھگ -- | [1]زاتِ-	----	ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
اینی ٹھگیں جگُ ٹھگیا کنےَ ن رکھی لج --	----	ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥
اینا ٹھگنِہ ٹھگ سے جِ گُر کی پیَری پاہِ --	----	ਏਨਾ ਠਗਨਿ੍ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥
نانک کرما باہرے ہورِ کیتے مُٹھے جاہِ --2--	----	ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
پئُڑی --	----	ਪਉੜੀ ॥
پڑیا لیکھیدارُ لیکھا منّگیئےَ --	----	ਪੜਿਆ ਲੇਖੇਦਾਰੁ ਲੇਖਾ ਮੰਗੀਐ ॥
وِنُ ناوےَ کوڑِیارُ ائُکھا تنّگیئےَ --	----	ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥
ائُگھٹ رُدھے راہ گلِیا روکِیا --	----	ਅਉਘਟ ਰੁਧੇ ਰਾਹ ਗਲੀਆ ਰੋਕੀਆ ॥
سچا ویپرواہُ سبدِ سنّتوکھِیا --	----	ਸਚਾ ਵੇਪਰਵਾਹੁ ਸਬਦਿ ਸੰਤੋਖੀਆ ॥
گہِر گبھیِر اتھاہُ ہاتھ ن لبھئی --	----	ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥

مُہے مُہِ چوٹا کھاہُ وِنُ گُر کوءِ ن چھُٹسی --	----	ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥
پتِ سیتی گھرِ جاہُ نامُ وکھانِیئَے --	----	ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥
ہُکمی[1] ساہ گِراہ دینْدا جانِیئَے --23-- | [1]حُکمی-	----	ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥
سلوک م: 1 --	----	ਸਲੋਕ ਮਃ ੧ ॥
پئُنَے پانْی اگنِ جیءُ تِن کِیا کھُسِیا کِیا پِیڑ --	Page# [1289]	ਪਉਣੈ ਪਾਣੀ ਅਗਨਿ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥
دھرتی پاتالی آکاسی اِکِ درِ رہنِ وجِیر[1] -- | [1]وزِیر-	----	ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥
اِکنا وڈی آرجا اِکِ مرِ ہوہِ جہِیر[1] -- | [1]زہِیر-	----	ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥
اِکِ دے کھاہِ نِکھُٹے ناہی اِکِ سدا پھِرہِ پھکِیر[1] -- | [1]فقِیر-	----	ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥
ہُکمی[1] ساجے ہُکمی[2] ڈھاہے ایک چسے مہِ لکھ -- | [1]حُکمی- [2]حُکمی-	----	ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥
سبھُ کو نتھے نتھِیا بکھسے[1] توڑے نتھ -- | [1]بخشے-	----	ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥

ورنا چِھنا باہرا لیکھے باجھ الکھُ --	----	ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
کِءُ کتھیۓ کِءُ آکھیۓ جاپے سچو سچُ --	----	ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
کرنا کتھنا کار سبھ نانک آپ اکتھُ --	----	ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
اکتھ کی کتھا سُݨےءِ --	----	ਅਕਥ ਕੀ ਕਥਾ ਸੁਣੇਇ ॥
رِدھِ بُدھِ سِدھِ گیانُ سدا سُکھُ ہوءِ --1--	----	ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥
م: 1 --	----	ਮਃ ੧ ॥
اجرُ جرے ت ن ءُ کُل بنّدھُ --	----	ਅਜਰੁ ਜਰੈ ਤ ਨਉ ਕੁਲ ਬੰਧੁ ॥
پُوجے پراݨ ہووے تھِرُ کنّدھُ --	----	ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥
کہاں تے آئیا کہاں ایہُ جاݨُ --	----	ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
جِیوت مرت رہے پرواݨُ --	----	ਜੀਵਤ ਮਰਤ ਰਹੈ ਪਰਵਾਣੁ ॥
[1]حُکمے ‌| حُکمے[1] بُوجھے تتُ پچھاݨے --	----	ਹੁਕਮੈ ਬੂਝੈ ਤਤੁ ਪਛਾਣੈ ॥
اِہُ پرسادُ گُرو تے جاݨے --	----	ਇਹੁ ਪਰਸਾਦੁ ਗੁਰੂ ਤੇ ਜਾਣੈ ॥
ہونْدا پھڑِیئگُ نانک جاݨُ --	----	ਹੋਂਦਾ ਫੜੀਅਗੁ ਨਾਨਕ ਜਾਣੁ ॥
نا ہءُ نا مےَ جُونی پاݨُ --2--	----	ਨਾ ਹਉ ਨਾ ਮੈ ਜੂਨੀ ਪਾਣੁ ॥੨॥

پٙڑُی --	----	ਪਉੜੀ ॥
پڑِھیۓَ نامُ سالاہ[1] ہورِ بُدھِیں مِتھِیا -- | [1]سالاح-	----	ਪੜੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ ॥
بِنُ سچے واپار جنمُ بِرتھِیا --	----	ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥
انّتُ ن پاراوارُ ن کِن ہی پاۓِیا --	----	ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥
سبھُ جگُ گربِ گُبارُ[1] تِن سچُ ن بھاۓِیا -- | [1]غُبارُ-	----	ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥
چلے نامُ وِسارِ تاوݨِ تتِیا --	----	ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥
بلدی انّدرِ تیلُ دُبِدھا گھتِیا --	----	ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥
آئِیا اُٹھی کھیلُ پھِرےَ اُوتِیا --	----	ਆਇਆ ਉਠੀ ਖੇਲੁ ਫਿਰੈ ਉਵਤਿਆ ॥
نانک سچےَ میلُ سچےَ رتِیا --24--	----	ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥
سلوک م: 1 --	----	ਸਲੋਕ ਮਃ ੧ ॥

پہلاں ماسہُ نِمّیا
ماسے اندرِ واسُ --
---- ਪਹਿਲਾਂ ਮਾਸਹੁ ਨਿੰਮਿਆ
ਮਾਸੈ ਅੰਦਰਿ ਵਾਸੁ ॥

جی ءُ پاءِ ماسُ مُہِ مِلیا
ہڈُ چمّمُ تنُ ماسُ --
---- ਜੀਉ ਪਾਇ ਮਾਸੁ ਮੁਹਿ ਮਿਲਿਆ
ਹਡੁ ਚੰਮੁ ਤਨੁ ਮਾਸੁ ॥

ماسہُ باہرِ کڈھیا
ممّا ماسُ گِراسُ --
---- ਮਾਸਹੁ ਬਾਹਰਿ ਕਢਿਆ
ਮੰਮਾ ਮਾਸੁ ਗਿਰਾਸੁ ॥

مُہُ ماسے کا جیبھ ماسے کی
ماسے اندرِ ساسُ --
---- ਮੁਹੁ ਮਾਸੈ ਕਾ ਜੀਭ ਮਾਸੈ ਕੀ
ਮਾਸੈ ਅੰਦਰਿ ਸਾਸੁ ॥

وڈا ہویا وِیاہِیا
گھرِ لے آئیا ماسُ --
---- ਵਡਾ ਹੋਆ ਵੀਆਹਿਆ
ਘਰਿ ਲੈ ਆਇਆ ਮਾਸੁ ॥

ماسہُ ہی ماسُ اُوپجے
ماسہُ سبھو ساکُ --
---- ਮਾਸਹੁ ਹੀ ਮਾਸੁ ਊਪਜੈ
ਮਾਸਹੁ ਸਭੋ ਸਾਕੁ ॥

ستِگُرِ مِلِئے ہُکمُ[1] بُجھیئے
تاں کو آوے راسِ -- | [1]حُکم-
---- ਸਤਿਗੁਰਿ ਮਿਲਿਐ ਹੁਕਮੁ ਬੁਝੀਐ
ਤਾਂ ਕੋ ਆਵੈ ਰਾਸਿ ॥

آپِ چھُٹے نہ چھُوٹیئے
نانک بچنِ بِناسُ --1--
---- ਆਪਿ ਛੁਟੇ ਨਹ ਛੁਟੀਐ
ਨਾਨਕ ਬਚਨਿ ਬਿਣਾਸੁ ॥੧॥

م: 1 -- ---- ਮਃ ੧ ॥

ماسُ ماسُ کرِ مُورکھُ جھگڑے
گیانُ دھیانُ نہی جانے --
---- ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ ॥

کئُݨ ماسُ کئُݨ ساگُ کہاوے کِسُ مہِ پاپ سماݨے --	----	ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
گَینْڈا مارِ ہوم جگ کیِۓ دیوِتیا کی باݨے --	----	ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
ماسُ چھوڈِ بَیسِ نکُ پکڑہِ راتی مانݨس کھاݨے --	----	ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
پھڑُ کرِ لوکاں نو دِکھلاوہِ گِیانُ دھِیانُ نہی سُوجھےَ --	----	ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
نانک انّدھے سِءُ کِیا کہیِۓَ کہےَ ن کہِیا بُوجھےَ --	----	ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
انّدھا سوءِ جِ انّدھُ کماوے تِسُ رِدےَ سِ لوچن ناہی --	----	ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
مات پِتا کی رکتُ ننّنے مچھی ماسُ ن کھانْہی --	----	ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
اِسترّی پُرکھےَ جاں نِسِ میلا اوتھےَ منّدھُ کماہی --	----	ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
ماسہُ ننّمے ماسہُ جنّمے ہم ماسےَ کے بھانْڈے --	Page# [1290]	ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

گِیانُ دھِیانُ کُچھُ سُوجھےَ ناہی چترُ کہاوےَ پانْڈے --	----	ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
باہر کا ماسُ منّدا سُیامی گھر کا ماسُ چنّگیرا --	----	ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
جیء جنّت سبھِ ماسہُ ہوئے جیءِ لئِیا واسیرا --	----	ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
ابھکھُ بھکھہِ بھکھُ تجِ چھوڈہِ انّدھُ گُرو جِن کیرا --	----	ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
ماسہُ ننّمے ماسہُ جنّمے ہم ماسےَ کے بھانْڈے --	----	ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
گِیانُ دھِیانُ کُچھُ سُوجھےَ ناہی چترُ کہاوےَ پانْڈے --	----	ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ماسُ پُرانْڑی ماسُ کتیبِیں چہُ جُگِ ماسُ کمانْڑا --	----	ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥
جِج کاجِ وِییاہِ سُہاوےَ اوتھےَ ماسُ سمانْڑا --	----	ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
اِسترّی پُرکھ نِپجہِ ماسہُ پاتِساہ[1] سُلتاناں[2] -- | [1]پاتِشاہ- [2]سُلطاناں-	----	ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥

جے اوءِ دِسہِ نرکِ جانْدے تاں اُنّہ کا دانُ ن لَیݨا ۔۔	----	ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ ਕਾ ਦਾਨੁ ਨ ਲੈਣਾ ॥
دینْدا نرکِ سُرگِ لَیدے دیکھہُ ایہُ دِھگّاݨا ۔۔	----	ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
آپِ ن بُوجھےَ لوک بُجھاۓ پانْڈے کھرا سِیاݨا ۔۔	----	ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
پانْڈے تُو جاݨےَ ہی ناہی کِتھہُ ماسُ اُپنّا ۔۔	----	ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
توِءِہُ انّنُ کمادُ کپاہاں توِءِہُ ترِبھوݨُ گنّنا ۔۔	----	ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
توِیا آکھےَ ہءُ بہُ بِدھِ ہچھا توِۓَ بہُتُ بِکارا ۔۔	----	ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
اِتے رس چھوڈِ ہووےَ سنّنِیاسی نانکُ کہےَ وِچارا ۔۔2۔۔	----	ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥
پئُڑی ۔۔	----	ਪਉੜੀ ॥
ہءُ کِیا آکھا اِک جیبھ تیرا انّتُ ن کِن ہی پائِیا ۔۔	----	ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥
سچا سبدُ وِیچارِ سے تُجھ ہی ماہِ سمائِیا ۔۔	----	ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥

اِکِ بھگوا ویسُ کرِ بھرمدے	----	ਇਕਿ ਭਗਵਾ ਵੇਸੁ ਕਰਿ ਭਰਮਦੇ
وِنُڑ ستِگُر کِنے ن پائِیا ۔۔		ਵਿਣੁ ਸਤਿਗੁਰ ਕਿਨੈ ਨ ਪਾਇਆ ॥
دیس دِسنّتر بھوِ تھکے	----	ਦੇਸ ਦਿਸੰਤਰ ਭਵਿ ਥਕੇ
تُدھُ انّدرِ آپُ لُکائِیا ۔۔		ਤੁਧੁ ਅੰਦਰਿ ਆਪੁ ਲੁਕਾਇਆ ॥
گُر کا سبدُ رتنّنُ ہےَ	----	ਗੁਰ ਕਾ ਸਬਦੁ ਰਤੰਨੁ ਹੈ
کرِ چانڑُ آپِ دِکھائِیا ۔۔		ਕਰਿ ਚਾਨਣੁ ਆਪਿ ਦਿਖਾਇਆ ॥
آپڑا آپُ پچھاڑیا	----	ਆਪਣਾ ਆਪੁ ਪਛਾਣਿਆ
گُرمتی سچِ سمائِیا ۔۔		ਗੁਰਮਤੀ ਸਚਿ ਸਮਾਇਆ ॥
آوا گئُڑُ بجارِییا[1]	----	ਆਵਾ ਗਉਣੁ ਬਜਾਰੀਆ
باجارُ[2] جِنی رچائِیا ۔۔ | [1]بزارِییا۔ [2]بازارُ۔		ਬਾਜਾਰੁ ਜਿਨੀ ਰਚਾਇਆ ॥
اِکُ تھِرُ سچا سالاہڑا[1]	----	ਇਕੁ ਥਿਰੁ ਸਚਾ ਸਾਲਾਹਣਾ
جِن منِ سچا بھائِیا ۔۔25۔۔ | [1]سالاحڑا۔		ਜਿਨ ਮਨਿ ਸਚਾ ਭਾਇਆ ॥੨੫॥
سلوکُ م: 1 ۔۔	----	ਸਲੋਕ ਮਃ ੧ ॥
نانکُ مائِیا کرم بِرکھُ	----	ਨਾਨਕ ਮਾਇਆ ਕਰਮ ਬਿਰਖੁ
پھل انّمرِت پھل وِسُ ۔۔		ਫਲ ਅੰਮ੍ਰਿਤ ਫਲ ਵਿਸੁ ॥
سبھ کارنڑ کرتا کرے	----	ਸਭ ਕਾਰਣ ਕਰਤਾ ਕਰੇ
جِسُ کھوالے تِسُ ۔۔1۔۔		ਜਿਸੁ ਖਵਾਲੇ ਤਿਸੁ ॥੧॥
م: 2 ۔۔	----	ਮਃ ੨ ॥

نانکؔ دُنیا کیِیا وڈِیائیِیا اگی سیتی جالِ --	----	ਨਾਨਕ ਦੁਨੀਆ ਕੀਆ ਵਡਿਆਈਆ ਅਗੀ ਸੇਤੀ ਜਾਲਿ ॥
اینی جلیِئیں نامُ وِسارِیا اِک ن چلیِیا نالِ --2--	----	ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥
پئُڑی --	----	ਪਉੜੀ ॥
سِرِ سِرِ ہوءِ نِبیڑُ ہُکمِ[1] چلائِیا -- | [1]حُکمِ-	----	ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥
تیرےَ ہتھِ نِبیڑُ تُوہےَ منِ بھائِیا --	----	ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥
کالُ چلاۓ بنّنِ کوءِ ن رکھسی --	----	ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥
جرُ جرواݨا کنّنِ٘ہ چڑِیا نچسی --	----	ਜਰੁ ਜਰਵਾਣਾ ਕੰਨਿ੍ ਚੜਿਆ ਨਚਸੀ ॥
ستِگُرُ بوہِتھُ بیڑُ سچا رکھسی --	----	ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥
اگنِ بھکھےَ بھڑ٘ہاڑُ اندِنُ بھکھسی --	----	ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥
پھاتھا چُگےَ چوگ ہُکمی[1] چھُٹسی -- | [1]حُکمی-	----	ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

کرتا کرے سُ ہوگُ کوڑُ نِکھُٹسی --26--	----	ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥
سلوک م: 1 --	----	ਸਲੋਕ ਮਃ ੧ ॥
گھر مہِ گھرُ دیکھاءِ دےءِ سو ستِگُرُ پُرکھُ سُجانُْ --	Page# [1291]	ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
پنّچ سبد دھُنِکار دھُنِ تہ باجےَ سبدُ نِیسانُْ[1] -- | [1]نِیشانُْ-	----	ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
دِیپ لوء پاتال تہ کھنّڈ منّڈل ہَیرانُ[1] -- | [1]حَیرانُ-	----	ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
تار گھور باجِنّتّر تہ ساچِ تکھتِ[1] سُلتانُ[2] -- | [1]تخت- [2]سُلطانُ-	----	ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥
سُکھمن کےَ گھرِ راگُ سُنِ سُنّنِ منّڈلِ لِو لاءِ --	----	ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
اکتھ کتھا بیچارِیئےَ منسا منہِ سماءِ --	----	ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
اُلٹِ کملُ انّمرِت بھرِیا اِہُ منُ کتہُ ن جاءِ --	----	ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
اجپا جاپُ ن وِیسرےَ آدِ جُگادِ سماءِ --	----	ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥

سبھِ سکھِیا پنّچے ملے
گُرمُکھِ نِج گھرِ واسُ ــ ــ

ਸਭਿ ਸਖੀਆ ਪੰਚੇ ਮਿਲੇ
ਗੁਰਮੁਖਿ ਨਿਜ ਘਰਿ ਵਾਸੁ ॥

سبدُ کھوجِ اِہُ گھرُ لہےَ
نانکُ تا کا داسُ ــ ــ1ــ ــ

ਸਬਦੁ ਖੋਜਿ ਇਹੁ ਘਰੁ ਲਹੈ
ਨਾਨਕੁ ਤਾ ਕਾ ਦਾਸੁ ॥੧॥

م: 1 ــ ــ

ਮਃ ੧ ॥

چِلمِلِ بِسِیار دُنِیا پھانی[1] ــ ــ | [1]فانی۔

ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

کالُوبِ[1] اکل[2] من گور ن مانی ــ ــ | [1]قالُوبِ۔
[2]عقل۔

ਕਾਲੂਬਿ ਅਕਲ ਮਨ ਗੋਰ ਨ ਮਾਨੀ ॥

من کمِین کمترِین
تُو دِرِیاءُ کھُدائِیا[1] ــ ــ | [1]خُدائِیا۔

ਮਨ ਕਮੀਨ ਕਮਤਰੀਨ
ਤੂ ਦਰੀਆਉ ਖੁਦਾਇਆ ॥

ایکُ چِیجُ مُجھےَ دیہِ
اور جھر[1] چِیج[2] ن بھائِیا ــ ــ | [1]زہر۔ [2]چِیز۔

ਏਕੁ ਚੀਜੁ ਮੁਝੈ ਦੇਹਿ
ਅਵਰ ਜਹਰ ਚੀਜ ਨ ਭਾਇਆ ॥

پُراب کھام[1] کُوجےَ ہِکمتِ[2] کھُدائِیا[3] ــ ــ |
[1]خام۔ [2]حِکمتِ۔ [3]خُدائِیا۔

ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥

من تُیانا تُو کُدرتی[1] آئِیا ــ ــ | [1]قُدرتی۔

ਮਨ ਤੁਆਨਾ ਤੂ ਕੁਦਰਤੀ ਆਇਆ ॥

سگ نانکُ دِیبان مستانا
نِت چڑےَ سوائِیا ــ ــ

ਸਗ ਨਾਨਕ ਦੀਬਾਨ ਮਸਤਾਨਾ
ਨਿਤ ਚੜੈ ਸਵਾਇਆ ॥

آتس[1] دُنِیا کھُنکُ[2] نامُ کھُدائِیا[3] ــ ــ2ــ ــ |
[1]آتش۔ [2]خُنکُ۔ [3]خُدائِیا۔

ਆਤਸ ਦੁਨੀਆ ਖੁਨਕ ਨਾਮੁ ਖੁਦਾਇਆ
॥੨॥

پئُڑی نوی م: 5 ــ ــ

ਪਉੜੀ ਨਵੀ ਮਃ ੫ ॥

سبھو ورتے چلتُ چلتُ وکھاݨِیا --	----	ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥
پاربّرہمُ پرمیسرُ گُرمُکھِ جاݨِیا --	----	ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥
لتھے سبھِ وِکار سبدِ نِیساݨِیا[1] -- | [1]نِیشاݨِیا-	----	ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥
سادھُو سنّگِ اُدھارُ بھے ئِ نماݨِیا --	----	ਸਾਧੂ ਸੰਗਿ ਉਧਾਰੁ ਭਏ ਨਿਮਾਣਿਆ ॥
سِمرِ سِمرِ داتارُ سبھِ رنّگ ماݨِیا --	----	ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥
پرگٹُ بھِئیا سنّسارِ مِہر چھاواݨِیا --	----	ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥
آپے بکھسِ[1] مِلاۓ سد کُرباݨِیا[2] -- | [1]بخشِ- [2]قُرباݨِیا-	----	ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥
نانک لۓ مِلاءِ کھسمے[1] بھاݨِیا --27-- | [1]خصمے-	----	ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥
سلوک م: 1 --	----	ਸਲੋਕ ਮਃ ੧ ॥
دھنّنُ سُ کاگدُ کلم[1] دھنّنُ دھنُ بھانْڈا دھنُ مسُ -- | [1]قلم-	----	ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

دھنُ لیکھاری نانکا جِن نامُ لِکھائیا سچُ --1--	----	ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥
م: 1 --	----	ਮਃ ੧ ॥
آپے پٹی کلم[1] آپِ اُپر لیکھُ بھِ توُنّ -- | قلم[1]-	----	ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥
ایکو کہیۓ نانکا دُوجا کاہے کو --2--	----	ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥
پئُڑی --	----	ਪਉੜੀ ॥
توُنّ آپے آپِ ورتدا آپِ بنّت بݨائی --	----	ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥
تُدھ بِن دُوجا کو نہی تُو رہِیا سمائی --	----	ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥
تیری گتِ مِتِ توُہے جاݨدا تُدھ کیمتِ[1] پائی -- | قیمتِ[1]-	----	ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥
تُو الکھ اگوچر اگمُ ہے گُرمت دِکھائی --	----	ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥
انتّرِ اگیانُ دُکھ بھرمُ ہے گُر گِیانِ گوائی --	----	ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥

جِسُ کّرِپا کرہِ تِسُ میلِ لَیہِ سو نامُ دھِیائی --	----	ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥
تُو کرتا پُرکھُ اگنّمُ ہےَ روِیا سبھ ٹھائی --	----	ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥
جِتُ تُو لائہِ سچِیا تِتُ کو لگےَ نانکُ گُنڑ گائی --28--1-- سُدھُ --	----	ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ ॥
راگُ ملار بانڑی بھگت نامدیو جیءُ کی	----	ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ
ੴ ستِگر پّرسادِ --	Page# [1292]	ੴ ਸਤਿਗੁਰ ਪ੍ਰਸਾਦਿ ॥
سیوِلے گوپال راءِ اکُل نِرنّجن --	----	ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥
بھگتِ دانُ دِجےَ جاچہِ سنّت جن --1-- رہاءُ --	----	ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥
جاں چےَ گھرِ دِگ دِسےَ سرائِچا بیَکُنّٹھ بھون چِترّسالا سپت لوک سامانِ پُورِئلے --	----	ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥
جاں چےَ گھرِ لچھِمی کُیاری چنّدُ سُورجُ دِیوڑے کئُتکُ کالُ بپُڑا کوٹوالُ سُ کرا سِری --	----	ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥
سُ اَیسا راجا سّری نرہری --1--	----	ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥

جاں چےَ گھرِ کُلالُ بّرہما چتُر مُکھُ ڈانْوڑا
جِنِ بِسو سنّسارُ راچیلے --

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ
ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥

جاں کےَ گھرِ اِیسرُ باولا جگت گُرُو
تت سارکھا گِیانُ بھاکھیلے --

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ
ਤਤ ਸਾਰਖਾ ਗਿਆਨੁ ਭਾਖੀਲੇ ॥

پاپُ پُنّنُ جاں چےَ ڈانْگِیا دُیارےَ
چِترّگُپتُ لیکھِیا --

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ
ਚਿਤ੍ਰ ਗੁਪਤੁ ਲੇਖੀਆ ॥

دھرم راءِ پرُلی پّرِتہارُ --

ਧਰਮ ਰਾਇ ਪਰੁਲੀ ਪ੍ਰਤਿਹਾਰੁ ॥

سو[1] اَیسا راجا سّری گوپالُ --2-- | [1]سو-

ਸੁ ਐਸਾ ਰਾਜਾ ਸ੍ਰੀ ਗੋਪਾਲੁ ॥੨॥

جاں چےَ گھرِ گݨ گنّدھرب رِکھی
بپُڑے ڈھاڈِھیا گاونّت آچھےَ --

ਜਾਂ ਚੈ ਘਰਿ ਗਣ ਗੰਧਰਬ ਰਿਖੀ
ਬਪੁੜੇ ਢਾਢੀਆ ਗਾਵੰਤ ਆਛੈ ॥

سرب ساسترّ بہُ رُوپِیا انگرُویا آکھاڑا
منّڈلیک بول بولِہ کاچھے --

ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ
ਮੰਡਲੀਕ ਬੋਲ ਬੋਲਹਿ ਕਾਛੇ ॥

چئُر ڈھول جاں چےَ ہےَ پوݨُ --

ਚਉਰ ਢੂਲ ਜਾਂ ਚੈ ਹੈ ਪਵਣੁ ॥

چیری سکتِ جِیتِ لے بھوݨُ --

ਚੇਰੀ ਸਕਤਿ ਜੀਤਿ ਲੇ ਭਵਣੁ ॥

انّڈ ٹُوک جا چےَ بھسمتی --

ਅੰਡ ਟੂਕ ਜਾ ਚੈ ਭਸਮਤੀ ॥

سو[1] اَیسا راجا ترِّبھوݨُ پتی --3-- | [1]سو-

ਸੁ ਐਸਾ ਰਾਜਾ ਤ੍ਰਿਭਵਣ ਪਤੀ ॥੩॥

جاں چےَ گھرِ کُورما پالُ
سہسّر پھنی باسکُ سیج والُویا --

ਜਾਂ ਚੈ ਘਰਿ ਕੂਰਮਾ ਪਾਲੁ
ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥

اٹھارہ بھار بناسپتی مالݨی
چھِنوے کروڑی میگھ مالا پاݨیہارِییا ـ ـ

ਅਠਾਰਹ ਭਾਰ ਬਨਾਸਪਤੀ ਮਾਲਣੀ
ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥

نکھ پّرسیو جا چےَ سُرسری ـ ـ

ਨਖ ਪ੍ਰਸੇਵ ਜਾ ਚੈ ਸੁਰਸਰੀ ॥

سپت سمُنّد جاں چےَ گھڑتھلی ـ ـ

ਸਪਤ ਸਮੁੰਦ ਜਾਂ ਚੈ ਘੜਥਲੀ ॥

اےتے جیء جاں چےَ ورتݨی ـ ـ

ਏਤੇ ਜੀਅ ਜਾਂ ਚੈ ਵਰਤਣੀ ॥

سو[1] اَیسا راجا تّرِبھوݨ دھݨی ـ ـ 4 ـ ـ | [1]سو-

ਸ੍ਰੋ ਐਸਾ ਰਾਜਾ ਤ੍ਰਿਭਵਣ ਧਣੀ ॥੪॥

جاں چےَ گھرِ نِکٹ ورتی

ਜਾਂ ਚੈ ਘਰਿ ਨਿਕਟ ਵਰਤੀ

ارجنُ دھّرُو پّرہلادُ انّبرِیکُ نارِدُ نیجےَ
سِدھ بُدھ گݨ گنّدھرب بانوے ہیلا ـ ـ

ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ
ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥

اےتے جیء جاں چےَ ہہِ گھری ـ ـ

ਏਤੇ ਜੀਅ ਜਾਂ ਚੈ ਹਹਿ ਘਰੀ ॥

سرب بِیاپِک انّتر ہری ـ ـ

ਸਰਬ ਬਿਆਪਿਕ ਅੰਤਰ ਹਰੀ ॥

پّرݨوے نامدےءُ تاں چی آݨِ ـ ـ

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥

سگل بھگت جا چےَ نِیساݨِ[1] ـ ـ 5 ـ ـ 1 ـ ـ |

ਸਗਲ ਭਗਤ ਜਾ ਚੈ ਨੀਸਾਣਿ ॥੫॥੧॥

[1]نِیشاݨِ-

ملار ـ ـ

ਮਲਾਰ ॥

موکءُ توُنّ ن بِسارِ
توُ ن بِسارِ ـ ـ

ਮੋ ਕਉ ਤੂੰ ਨ ਬਿਸਾਰਿ
ਤੂ ਨ ਬਿਸਾਰਿ ॥

توُ ن بِسارے رامئِیا ـ ـ 1 ـ ـ رہاءُ ـ ـ

ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥

آلاونّتی اِہُ بھّرمُ جو ہےَ
مُجھ اُوپرِ سبھ کوپِلا ـ ـ

ਆਲਾਵੰਤੀ ਇਹੁ ਭ੍ਰਮੁ ਜੋ ਹੈ
ਮੁਝ ਊਪਰਿ ਸਭ ਕੋਪਿਲਾ ॥

سُودُ سُودُ کرِ مارِ اُٹھائِئو کہا کرءُ باپ بِیٹھُلا --1--	----	ਸੁਦੁ ਸੁਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
مُوئے ہُوئے ج ءُ مُکتِ دیہُگے مُکتِ ن جانےَ کوئِلا --	----	ਮੁਏ ਹੁਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
اے پنّڈِییا مو ک ءُ ڈھیڈھ کہت تیری پَیج پِچھنّڈی ہوئِلا --2--	----	ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
تُو ج دئِیالُ کرِپالُ کہِیئتُ ہےَ اَتبھُج بھئِئو اپارلا --	----	ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ ਅਤਿਭੁਜ ਭਇਓ ਅਪਾਰਲਾ ॥
پھیرِ دِییا دیہُرا نامے ک ءُ پنّڈِئن ک ءُ پِچھوارلا --3--2--	----	ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
ملار بانْی بھگت روِداس جی کی	----	ਮਲਾਰ ਬਾਣੀ ਭਗਤ ਰਵਿਦਾਸ ਜੀ ਕੀ
ੴ ستِگُر پ٘رسادِ --	Page# [1293]	ੴ ਸਤਿਗੁਰ ਪ੍ਰਸਾਦਿ ॥
ناگر جناں میری جاتِ[1] بِکھِیات چنّمارن --	----	ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥
رِدےَ رام گوبِنّد گُن سارن --1-- رہاءُ --	----	ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥
سُرسری سلل کرِت بارُنی رے سنّت جن کرت نہی پانن --	----	ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥

[1] ذات-

سُرا اپوتّر نت اور جل رے سُرسری مِلت نہِ ہوءِ آننّ --1--	----	ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥
تر تارِ اپوتّر کرِ مانیۓ رے جَیسے کاگرا کرت بیچارنّ --	----	ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
بھگتِ بھاگئُتُ لِکھیۓ تِہ اُوپرے پُوجیۓ کرِ نمسکارنّ --2--	----	ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥
میری جاتِ[1] کُٹ بانْڈھلا ڈھور ڈھوونّتا نِتہِ بانارسی آس پاسا -- | [1]ذات-	----	ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
اب بِپّر پردھان تِہِ کرہِ ڈنّڈئُتِ تیرے نام سرنّاءِ روِداسُ داسا --1--3--	----	ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥
ملار --	----	ਮਲਾਰ ॥
ہرِ جپت تیئُو جنا پدم کولاس پتِ تاس سم تُلِ نہی آن کوئُو --	----	ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥
ایک ہی ایک انیک ہوءِ بِستھرِئو آن رے آن بھرپُورِ سوئُو -- رہاءُ --	----	ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥
جا کےَ بھاگوتُ لیکھیۓ اورُ نہی پیکھیۓ تاس کی جاتِ[1] آچھوپ چھِیپا -- | [1]ذات-	----	ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥

بِیاس مہِ لِکھیۓَ سنک مہِ پیکھیۓَ نام کی نامنا سپت دِیپا ۔۔1۔۔	----	ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥
جا کےَ اِیدِ[1] بکرِیدِ[2] کُل گئو رے بدھُ کرہِ مانِیئہِ سیکھ سہِید[3] پِیرا ۔۔ | [1]عِید۔ [2]بقرِید۔ [3]شہِید۔	----	ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥
جا کےَ باپ وَیسی کری پُوت اَیسی سری تِہُو رے لوک پرسِدھ کبِیرا ۔۔2۔۔	----	ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥
جا کے کُٹنّب کے ڈھیڈھ سبھ ڈھور ڈھوونّت پھرہِ اجہُ بنّارسی آس پاسا ۔۔	----	ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥
آچار سہِت بِپّر کرہِ ڈنّڈئُتِ تِن تنےَ روِداس داسان داسا ۔۔2۔۔3۔۔	----	ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥
ملار	----	ਮਲਾਰ
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
مِلت پِیارو پّران ناتھُ کون بھگتِ تے ۔۔	----	ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥
سادھسنّگتِ پائی پرم گتے ۔۔ رہاءُ ۔۔	----	ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥
مَیلے کپڑے کہا لءُ دھووءُ ۔۔	----	ਮੈਲੇ ਕਪਰੇ ਕਹਾ ਲਉ ਧੋਵਉ ॥
آوَیگی نِید کہا لگُ سووءُ ۔۔1۔۔	----	ਆਵੈਗੀ ਨੀਦ ਕਹਾ ਲਗੁ ਸੋਵਉ ॥੧॥

جوئی جوئی جورِئو سوئی سوئی پھاٹِئو --	----	ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥
جھُوٹھے بنِج اُٹھِ ہی گئی ہاٹِئو --2--	----	ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥
کہُ روِداس بھئِو جب لیکھو --	----	ਕਹੁ ਰਵਿਦਾਸ ਭਇਓ ਜਬ ਲੇਖੋ ॥
جوئی جوئی کینو سوئی سوئی دیکھِئو --3--1--3--	----	ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥
راگُ کانڑا چئُپدے مہلا[1] 4 گھرُ 1 | محلا[1]-	----	ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧
ੴ سِتنامُ کرتا پُرکھُ نربھءُ نرویرُ اکال مُورتِ اجُونی سَیبھن گُرپ٘رسادِ --	Page# [1294]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
میرا منُ سادھ جناں مِل ہریا --	----	ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥
ہءُ بلِ بلِ بلِ بلِ سادھ جناں کءُ مِلِ سنّگتِ پارِ اُتریا --1-- رہاءُ --	----	ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥
ہرِ ہرِ کرِپا کرہُ پ٘ربھ اپنی ہم سادھ جناں پگ پریا --	----	ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥
دھنُ دھنُ سادھ جن ہرِ پ٘ربھُ جانِیا مِلِ سادھُو پتِت اُدھریا --1--	----	ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥
منُویا چلےَ چلےَ بہُ بہُ بِدھِ مِلِ سادھُو وسگتِ کریا --	----	ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥
جِئُں جل تنّتُ پسارِئو بدھکِ گ٘رسِ مینا وسگتِ کھریا --2--	----	ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥

ہرِ کے سنّت سنّت بھل نیکے مِل سنّت جنا مل لہِیا ۔۔	----	ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥
ہئُمےَ دُرتُ گئِیا سبھُ نیکرِ جِءُ سابُنِ[1] کاپرُ کرِیا ۔۔3۔۔ | [1]صابُنِ۔	----	ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥
مستکِ لِلاٹِ لِکھِیا دھُرِ ٹھاکُرِ گُر ستِگُر چرن اُر دھرِیا ۔۔	----	ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥
سبھُ دالدُ دُوکھ بھنّج پّربھُ پائِیا جن نانکُ نامِ اُدھرِیا ۔۔4۔۔1۔۔	----	ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥
کانڑا مہلا[1] 4 ۔۔ | [1]محلا۔	----	ਕਾਨੜਾ ਮਹਲਾ ੪ ॥
میرا منُ سنّت جنا پگ رین ۔۔	----	ਮੇਰਾ ਮਨੁ ਸੰਤ ਜਨਾ ਪਗ ਰੇਨ ॥
ہرِ ہرِ کتھا سُنی مِلِ سنّگتِ منُ کورا ہرِ رنّگِ بھین ۔۔1۔۔ رہاءُ ۔۔	----	ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥
ہم اچِت اچیت ن جانہِ گتِ مِتِ گُرِ کیِۓ سُچِت چِتین ۔۔	----	ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥
پّربھِ دین دئِیالِ کیِئو انّگیکرِتُ منِ ہرِ ہرِ نامُ جپین ۔۔1۔۔	----	ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥
ہرِ کے سنّت مِلہِ من پّریتم کٹِ دیوءُ ہیِرا تین ۔۔	----	ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥

ہرِ کے سنّت ملے ہرِ مِلیا ہم کیۓ پتِت پوین --2--	----	ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥
ہرِ کے جن اُوتم جگ کہیئہِ جن مِلیا پاتھر سین --	----	ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥
جن کی مہِما برنِ ن ساکءُ اوءِ اُوتم ہرِ ہرِ کین --3--	----	ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥
تُمہ ہرِ ساہ وڈے پّربھ سُیامی ہم ونجارے راسِ دین --	Page# [1295]	ਤੁਮ੍ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥
جن نانک کءُ دئِیا پّربھ دھارہُ لدِ واکھرُ ہرِ ہرِ لین --4--2--	----	ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥
کانڑا مہلا[1] 4 -- | محلا[1]-	----	ਕਾਨੜਾ ਮਹਲਾ ੪ ॥
جپِ من رام نام پرگاس --	----	ਜਪਿ ਮਨ ਰਾਮ ਨਾਮ ਪਰਗਾਸ ॥
ہرِ کے سنّت مِلِ پّرِیتِ لگانی وِچے گِرہ اُداس --1-- رہاءُ --	----	ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥
ہم ہرِ ہِردے جپِئو نامُ نرہرِ پّربھِ کّرِپا کری کِرپاس --	----	ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥
اندِنُ انڈُ بھئِیا منُ بِگسِیا اُدم بھۓ مِلن کی آس --1--	----	ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥

ہم ہرِ سُیامی پّرِیتِ لگائی جتنے ساس لیۓ ہم گرّاس --	----	ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥
کِلبِکھ دہن بھۓ کھِن انّترِ تُوٹِ گۓ مائِیا کے پھاس --2--	----	ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥
کِیا ہم کِرم کِیا کرم کماوہِ مُورکھ مُگدھ رکھے پّربھ تاس --	----	ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥
اوگنِیارے پاتھر بھارے ستسنّگتِ مِلِ ترے تراس --3--	----	ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥
جیتی سّرِسٹِ کری جگدِیسرِ تے سبھِ اُوچ ہم نِیچ بِکھیاس --	----	ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥
ہمرے اوگُن سنّگِ گُر میٹے جن نانک میلِ لیۓ پّربھ پاس --3--4--	----	ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥
کانڑا مہلا[1] 4 -- | محلا[1]	----	ਕਾਨੜਾ ਮਹਲਾ ੪ ॥
میرےَ منِ رام نامُ جپِئو گُر واک --	----	ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥
ہرِ ہرِ کّرِپا کری جگدِیسرِ دُرمتِ دُوجا بھاءُ گئِئو سبھ جھاک --1-- رہاءُ --	----	ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥

نانا رُوپ رنّگ ہرِ کیرے گھٹِ گھٹِ رامُ روِئو گُپلاک ۔۔	----	ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥
ہرِ کے سنّت ملے ہرِ پرّگٹے اُگھرِ گئے بِکھیا کے تاک ۔۔1۔۔	----	ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥
سنّت جنا کی بہُت بہُ سوبھا جِن اُرِ دھارِئو ہرِ رسِک رساک ۔۔	----	ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥
ہرِ کے سنّت ملے ہرِ مِلیا جَیسے گئُو دیکھِ بچھراک ۔۔2۔۔	----	ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥
ہرِ کے سنّت جنا مہِ ہرِ ہرِ تے جن اُوتم جنک جناک ۔۔	----	ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥
تِن ہرِ ہردے باسُ بسانی چھوٹِ گئی مُسکی[1] مُسکاک[2] ۔۔3۔۔ | [1]مُشکی۔ [2]مُشکاک۔	----	ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥
تُمرے جن تُمہ ہی پرّبھ کیئے ہرِ راکھِ لیہُ آپن اپناک ۔۔	----	ਤੁਮਰੇ ਜਨ ਤੁਮ੍ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥
جن نانک کے سکھا ہرِ بھائی مات پِتا بنّدھپ ہرِ ساک ۔۔4۔۔4۔۔	----	ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥
کانڑا مہلا[1] 4 ۔۔ | [1]محلا۔	----	ਕਾਨੜਾ ਮਹਲਾ ੪ ॥
میرے من ہرِ ہرِ رام نامُ جپ چیتِ ۔۔	----	ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥

ہر ہر وست مائیا گڑھِ ویڑھی گُر کے سبدِ لیئو گڑُ جیتِ --1-- رہاءُ --	----	ਹਰਿ ਹਰਿ ਵਸਤੁ ਮਾਇਆ ਗੜ੍ਹਿ ਵੇੜ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥
متھیا بھرمِ بھرمِ بہُ بھرمِیا لُبدھو پتّر کلتّر موہ پرِیت --	----	ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥
جَیسے ترور کی تُچھ چھائیا کھِن مہِ بنِس جاءِ دیہ بھیتِ --1--	----	ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥
ہمرے پّران پرِیتم جن اُوتم جن مِلیا منِ ہوءِ پرتیت --	----	ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥
پرچے رامُ رویا گھٹ انتّرِ استھرُ رامُ رویا رنگِ پریتِ --2--	----	ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥
ہرِ کے سنّت سنّت جن نیکے جن مِلیا منُ رنگِ رنگیتِ --	----	ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨੁ ਰੰਗਿ ਰੰਗੀਤਿ ॥
ہرِ رنگُ لہے ن اُترے کبہُو ہرِ ہرِ جاءِ ملے ہرِ پرِیت --3--	Page# [1296]	ਹਰਿ ਰੰਗੁ ਲਹੈ 'ਨ' ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥
ہم بہُ پاپ کیئے اپرادھی گُرِ کاٹے کٹِت کٹیتِ --	----	ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥
ہرِ ہرِ نامُ دیئو مُکھِ اَئُکھدھُ جن نانک پتت پنیتِ --4--5--	----	ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥

کانڑا مہلا[1] 4 ــ ــ | [1]محلا۔	----	ਕਾਨੜਾ ਮਹਲਾ ੪ ॥
جپ من رام نام جگنّناتھ ــ ــ	----	ਜਪਿ ਮਨ ਰਾਮ ਨਾਮ ਜਗੰਨਾਥ ॥
گھُومن گھیر پرے بِکھُ بِکھِیا ستِگُر کاڈھِ لیئ دے ہاتھ ــ ــ1ــ ــ رہاءُ ــ ــ	----	ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥
سُیامی ابھےَ نِرنّجن نرہرِ تُمّہ راکھِ لیہُ ہم پاپی پاتھ ــ ــ	----	ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ ਰਾਖਿ ਲੇਹੁ ਹਮ ਪਾਪੀ ਪਾਥ ॥
کام کّرودھ بِکھِیا لوبھِ لُبھتے کاسٹ لوہ ترے سنّگِ ساتھ ــ ــ1ــ ــ	----	ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥
تُمّہ وڈ پُرکھ بڈ اگم اگوچر ہرِ ڈھُوڈھِ رہے پائی نہی ہاتھ ــ ــ	----	ਤੁਮ੍ ਵਡ ਪੁਰਖ ਬਡ ਅਗਮ ਅਗੋਚਰ ਹਰਿ ਢੂਢਿ ਰਹੇ ਪਾਈ ਨਹੀ ਹਾਥ ॥
تُو پرےَ پرےَ اپرنّپرُ سُیامی تُو آپن جانہِ آپ جگنّناتھ ــ ــ2ــ ــ	----	ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥
ادّرِسٹُ اگوچر نامُ دھِیاۓ ستسنّگتِ مِلِ سادھُو پاتھ ــ ــ	----	ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥
ہرِ ہرِ کتھا سُنی مِلِ سنّگتِ ہرِ ہرِ جپِئو اکتھ کتھ کاتھ ــ ــ3ــ ــ	----	ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥
ہمرے پّربھ جگدِیس گُسائی ہم راکھِ لیہُ جگنّناتھ ــ ــ	----	ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥

جن نانکُ داسُ داس داسن کو
پّربھ کرہُ کِرپا راکھہُ جن ساتھ
--6--4--

ਜਨ ਨਾਨਕੁ ਦਾਸੁ ਦਾਸ ਦਾਸਨ ਕੋ
ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥

کانڑا مہلا[1] 4 پڑتال گھرُ 5 -- | [1]محلا-
---- ਕਾਨੜਾ ਮਹਲਾ ੪ ਪੜਤਾਲ ਘਰੁ ੫ ॥

ੴ ستِگُر پّرسادِ --
---- ੴ ਸਤਿਗੁਰ ਪ੍ਰਸਾਦਿ ॥

من جاپہُ رام گُپال --
---- ਮਨ ਜਾਪਹੁ ਰਾਮ ਗੁਪਾਲ ॥

ہرِ رتن جویہر لال --
---- ਹਰਿ ਰਤਨ ਜਵੇਹਰ ਲਾਲ ॥

ہرِ گُرمُکھِ گھڑِ ٹکسال --
---- ਹਰਿ ਗੁਰਮੁਖਿ ਘੜਿ ਟਕਸਾਲ ॥

ہرِ ہو ہو کِرپال --1-- رہاءُ --
---- ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥

تُمرے گُن اگم اگوچر
ایک جِیہ کیا کتھے بِچاری
رام رام رام رام لال --

ਤੁਮਰੇ ਗੁਨ ਅਗਮ ਅਗੋਚਰ
ਏਕ ਜੀਹ ਕਿਆ ਕਥੈ ਬਿਚਾਰੀ
ਰਾਮ ਰਾਮ ਰਾਮ ਰਾਮ ਲਾਲ ॥

تُمری جی اکتھ کتھا تُو تُو تُو ہی جانہِ
ہءُ ہرِ جپِ بھئی نِہال نِہال نِہال --1--

ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ
ਹਉ ਹਰਿ ਜਪਿ ਭਈ ਨਿਹਾਲ ਨਿਹਾਲ
ਨਿਹਾਲ ॥੧॥

ہمرے ہرِ پّران سکھا سُیامی ہرِ میِتا
میرے مِن تنِ جِیہ ہرِ ہرے ہرے
رام نام دھنُ مال --

ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ
ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ
ਰਾਮ ਨਾਮ ਧਨੁ ਮਾਲ ॥

جا کو بھاگُ تنِ لیئو ری سُہاگُ
ہرِ ہرِ ہرے ہرے گُن گاوے گُرمتِ

ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ
ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ
ਹਉ ਬਲਿ ਬਲੇ ਹਉ ਬਲਿ ਬਲੇ

ہءُ بلِ بلے ہءُ بلِ بلے
جن نانکؑ ہرِ جپِ بھئی نِہال نِہال نِہال

ਜਨ ਨਾਨਕ ਹਰਿ ਜਪਿ ਭਈ ਨਿਹਾਲ
ਨਿਹਾਲ ਨਿਹਾਲ ॥੨॥੧॥੭॥

--2--1--7--

کانڑا مہلا[1] 4 -- | [1]محلا-
---- ਕਾਨੜਾ ਮਹਲਾ ੪ ॥

ہرِ گُن گاوہُ جگدِیس --
---- ਹਰਿ ਗੁਨ ਗਾਵਹੁ ਜਗਦੀਸ ॥

ایکا جِیہ کیچے لکھ بِیس --
---- ਏਕਾ ਜੀਹ ਕੀਚੈ ਲਖ ਬੀਸ ॥

جپ ہرِ ہرِ سبدِ جپِیس --
---- ਜਪਿ ਹਰਿ ਹਰਿ ਸਬਦਿ ਜਪੀਸ ॥

ہرِ ہو ہو کِرپِیس --1-- رہاءُ --
---- ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥

ہرِ کِرپا کرِ سُیامی ہم لاءِ ہرِ سیوا
ہرِ جپِ جپے ہرِ جپِ جپے
جپُ جاپءُ جگدِیس --

ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ
ਸੇਵਾ
---- ਹਰਿ ਜਪਿ ਜਪੇ ਹਰਿ ਜਪਿ ਜਪੇ
ਜਪੁ ਜਾਪਉ ਜਗਦੀਸ ॥

تُمرے جن رامُ جپہِ تے اُوتم
تِن کءُ ہءُ گھُمِ گھُمے گھُمِ گھُمِ جِیس

ਤੁਮਰੇ ਜਨ ਰਾਮੁ ਜਪਹਿ ਤੇ ਊਤਮ
---- ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ
॥੧॥

--1--

ہرِ تُم وڈ وڈے وڈے وڈ اُوچے
سو کرہِ جِ تُدھُ بھاوِیس --

---- ਹਰਿ ਤੁਮ ਵਡ ਵਡੇ ਵਡੇ ਵਡ ਊਚੇ
ਸੋ ਕਰਹਿ ਜਿ ਤੁਧੁ ਭਾਵੀਸ ॥

جن نانکؑ انّمرِتُ پِییا گُرمتی
دھنُ دھنّنُ دھنُ دھنّنُ دھنّنُ گُرُو سائِیس

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ
Page# [1297] ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ
॥੨॥੨॥੮॥

--2--2--8--

کانڑا مہلا[1] 4 ـ ـ | [1]محلا ـ	----	ਕਾਨੜਾ ਮਹਲਾ ੪ ॥
بھجُ رامو منِ رام ـ ـ	----	ਭਜੁ ਰਾਮੋ ਮਨਿ ਰਾਮ ॥
جِسُ رُوپ ن ریکھ وڈام ـ ـ	----	ਜਿਸੁ ਰੂਪ ਨ ਰੇਖ ਵਡਾਮ ॥
ستسنّگتِ مِلُ بھجُ رام ـ ـ	----	ਸਤਸੰਗਤਿ ਮਿਲੁ ਭਜੁ ਰਾਮ ॥
بڈ ہو ہو بھاگ متھام ـ ـ 1 ـ ـ رہاءُ ـ ـ	----	ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥
جِتُ گرِہِ منّدرِ ہرِ ہوتُ جاسُ تِتُ گھرِ آندو آننّدُ بھجُ رام رام رام ـ ـ	----	ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
رام نام گُن گاوہُ ہرِ پرِّیتم اُپدیسِ گُرُو گُر ستِگُرا سُکھُ ہوتُ ہرِ ہرے ہرِ ہرے ہرے بھجُ رام رام رام ـ ـ 1 ـ ـ	----	ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
سبھ سِسٹِ دھار ہرِ تُم کِرپال کرتا سبھُ تُو تُو تُو رام رام رام ـ ـ	----	ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
جن نانکو سرنّاگتی دیہُ گُرمتی بھجُ رام رام رام ـ ـ 2 ـ ـ 3 ـ ـ 9 ـ ـ	----	ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
کانڑا مہلا[1] 4 ـ ـ | [1]محلا ـ	----	ਕਾਨੜਾ ਮਹਲਾ ੪ ॥
ستِگُر چاٹءُ پگ چاٹ ـ ـ	----	ਸਤਿਗੁਰ ਚਾਟਉ ਪਗ ਚਾਟ ॥
جِتُ مِلِ ہرِ پادھر باٹ ـ ـ	----	ਜਿਤੁ ਮਿਲਿ ਹਰਿ ਪਾਧਰ ਬਾਟ ॥
بھجُ ہرِ رسُ رس ہرِ گاٹ ـ ـ	----	ਭਜੁ ਹਰਿ ਰਸੁ ਰਸ ਹਰਿ ਗਾਟ ॥

ہرِ ہو ہو لکھے لِلاٹ --1-- رہاءُ --	----	ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥
کھٹ کرم کِریا کرِ بہُ بہُ بِستھار		ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ
سِدھ سادھِک جو گیِیا کرِ جٹ جٹا جٹ جاٹ --	----	ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥
کرِ بھیکھ ن پائیۓ ہرِ برّہم جوگ ہرِ پائیۓ		ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ
ستسنّگتی اُپدیس گُرو گُر سنّت جنا کھولِ کھولِ کپاٹ --1--	----	ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥
تُو اپرنّپرُ سُیامی اتِ اگاہُ		ਤੂ ਅਪਰੰਪਰੁ ਸੁਆਮੀ ਅਤਿ ਅਗਾਹੁ
تُو بھرپُرِ رہِیا جل تھلے	----	ਤੂ ਭਰਪੁਰਿ ਰਹਿਆ ਜਲ ਥਲੇ
ہرِ اِکُ اِکو اِک ایکےَ ہرِ تھاٹ --		ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥
تُو جانہِ سبھ بِدھِ بُوجھہِ آپے		ਤੂ ਜਾਣਹਿ ਸਭ ਬਿਧਿ ਬੂਝਹਿ ਆਪੇ
جن نانک کے پرّبھ گھٹِ گھٹے گھٹِ گھٹے گھٹِ ہرِ گھاٹ --2--4--10--	----	ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥
کانڑا مہلا[1] 4 -- | [1]محلا-	----	ਕਾਨੜਾ ਮਹਲਾ ੪ ॥
جپ من گوبِد مادھو --	----	ਜਪਿ ਮਨ ਗੋਬਿਦ ਮਾਧੋ ॥
ہرِ ہرِ اگم اگادھو --	----	ਹਰਿ ਹਰਿ ਅਗਮ ਅਗਾਧੋ ॥
مت گُرمتِ ہرِ پرّبھُ لادھو --	----	ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
دھُرِ ہو ہو لکھے لِلادھو --1-- رہاءُ --	----	ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥

بِکھ مائِیا سَنّچِ بہُ چِتےَ بِکار سُکھ پائیِئےَ ہرِ بھجُ سنّت سنّت سنّگتی مِلِ ستِگُرو گُرُ سادھو --	----	ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥
جِءُ چھُہِ پارس منُور بھئے کنّچن تِءُ پتِت جن مِلِ سنّگتی سُدھ ہووت گُرمتی سُدھ ہادھو --1--	----	ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥
جِءُ کاسٹ سنّگِ لوہا بہُ ترتا تِءُ پاپی سنّگِ ترے سادھ سادھ سنّگتی گُر ستِگُرو گُر سادھو --	----	ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥
چارِ برن چارِ آسّرم ہےَ کوئی ملےَ گُرو گُر نانک سو آپِ ترےَ کُل سگل ترادھو --11--5--2--	----	ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥
کانڑا مہلا[1] 4 -- | محلا[1]	----	ਕਾਨੜਾ ਮਹਲਾ ੪ ॥
ہرِ جسُ گاوہُ بھگوان --	----	ਹਰਿ ਜਸੁ ਗਾਵਹੁ ਭਗਵਾਨ ॥
جسُ گاوت پاپ لہان --	----	ਜਸੁ ਗਾਵਤ ਪਾਪ ਲਹਾਨ ॥
متِ گُرمتِ سُنِ جسُ کان --	----	ਮਤਿ ਗੁਰਮਤਿ ਸੁਨਿ ਜਸੁ ਕਾਨ ॥
ہرِ ہو ہو کِرپان --1-- رہاءُ --	----	ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥

تیرے جن دھیاوہِ اِک مَنِ اِک چِتِ تے سادھُو سُکھ پاوہِ جپِ ہرِ ہرِ نامُ نِدھان --	----	ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
اُستتِ کرہِ پّربھ تیرییا مِلِ سادھُو سادھ جنا گُر ستگُرو بھگوان --1--	Page# [1298]	ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
جِن کے ہِردے تُو سُیامی تے سُکھ پھل پاوہِ تے ترے بھو سِنّدھُ تے بھگت ہرِ جان --	----	ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥
تِن سیوا ہم لاءِ ہرے ہم لاءِ ہرے جن نانک کے ہرِ تُو تُو تُو تُو تُو بھگوان --12--6--2--	----	ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
کانڑا مہلا[1] 5 گھرُ 2 | محلا[1]	----	ਕਾਨੜਾ ਮਹਲਾ ੫ ਘਰੁ ੨
ੴ ستگر پّرسادِ --	----	ੴ ਸਤਿਗੁਰ ਪ੍ਰਸਾਦਿ ॥
گائیۓ گُنْ گوپال کرِپا نِدھِ --	----	ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥
دُکھ بِدارن سُکھداتے ستِگُر جا کءُ بھیٹت ہوءِ سگل سِدھِ --1-- رہاءُ --	----	ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
سِمرت نامُ منہِ سادھارے --	----	ਸਿਮਰਤ ਨਾਮੁ ਮਨਹਿ ਸਾਧਾਰੈ ॥
کوٹِ پرادھی کھِن مہِ تارے --1--	----	ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥

جا کءُ چِیتِ آوے گُرُ اپنا --	----	ਜਾ ਕਉ ਚੀਤਿ ਆਵੈ ਗੁਰੁ ਅਪਨਾ ॥
تا کءُ دُوکھُ نہی تِلُ سُپنا --2--	----	ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
جا کءُ ستِگُرُ اپنا راکھےَ --	----	ਜਾ ਕਉ ਸਤਿਗੁਰੁ ਅਪਨਾ ਰਾਖੈ ॥
سو جنُ ہرِ رسُ رسنا چاکھےَ --3--	----	ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
کہُ نانک گُرِ کینی مِئیا --	----	ਕਹੁ ਨਾਨਕ ਗੁਰਿ ਕੀਨੀ ਮਇਆ ॥
ہلتِ پلتِ مُکھ اُوجل بھئِیا --4--1--	----	ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
آرادھءُ تُجھہِ سُیامی اپنے --	----	ਆਰਾਧਉ ਤੁਝਹਿ ਸੁਆਮੀ ਅਪਨੇ ॥
اُوٹھت بَیٹھت سووت جاگت		ਊਠਤ ਬੈਠਤ ਸੋਵਤ ਜਾਗਤ
ساسِ ساسِ ساسِ ہرِ جپنے --1-- رہاءُ --	----	ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
تا کےَ ہِردے بسِئو نامُ --	----	ਤਾ ਕੈ ਹਿਰਦੈ ਬਸਿਓ ਨਾਮੁ ॥
جا کءُ سُیامی کینو دانُ --1--	----	ਜਾ ਕਉ ਸੁਆਮੀ ਕੀਨੋ ਦਾਨੁ ॥੧॥
تا کےَ ہِردے آئی سانْتِ --	----	ਤਾ ਕੈ ਹਿਰਦੈ ਆਈ ਸਾਂਤਿ ॥
ٹھاکُر بھیٹے گُر بچنانْتِ --2--	----	ਠਾਕੁਰ ਭੇਟੇ ਗੁਰ ਬਚਨਾਂਤਿ ॥੨॥
سرب کلا سوئی پربین --	----	ਸਰਬ ਕਲਾ ਸੋਈ ਪਰਬੀਨ ॥
نام مَنّترُ جا کءُ گُرِ دِین --3--	----	ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥
کہُ نانک تا کےَ بلِ جاءُ --	----	ਕਹੁ ਨਾਨਕ ਤਾ ਕੈ ਬਲਿ ਜਾਉ ॥
کلجُگ مہِ پائِیا جِنِ ناءُ --4--2--	----	ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥

کانڑا مہلا[1] 5 -- | [1] محلا-	----	ਕਾਨੜਾ ਮਹਲਾ ੫ ॥
کِیرتِ پّربھ کی گاءُ میری رسناں --	----	ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
اَنِک بار کرِ بنّدن سنّتن		ਅਨਿਕ ਬਾਰ ਕਰਿ ਬੰਦਨ ਸੰਤਨ
اُوہاں چرن گوبِنّد جی کے بسنا --1-- رہاءُ --	----	ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
اَنِک بھانْتِ کرِ دُیارُ ن پاوءُ --	----	ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥
ہوءِ کّرِپالُ ت ہرِ ہرِ دھِیاوءُ --1--	----	ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
کوٹِ کرم کرِ دیہ ن سودھا --	----	ਕੋਟਿ ਕਰਮ ਕਰਿ ਦੇਹ ਨ ਸੋਧਾ ॥
سادھسنّگتِ مہِ منُ پربودھا --2--	----	ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
ترِسن ن بُوجھی بہُ رنّگ مائِیا --	----	ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
نامُ لَیت سرب سُکھ پائِیا --3--	----	ਨਾਮੁ ਲੈਤ ਸਰਬ ਸੁਖ ਪਾਇਆ ॥੩॥
پاربّرہم جب بھۓ دئِیال --	----	ਪਾਰਬ੍ਰਹਮ ਜਬ ਭਏ ਦਇਆਲ ॥
کہُ نانک تءُ چھُوٹے جنّجال[1] --4--3-- | [1] زنجال-	----	ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
کانڑا مہلا[1] 5 -- | [1] محلا-	----	ਕਾਨੜਾ ਮਹਲਾ ੫ ॥
اَیسی مانّگُ گوبِد تے --	----	ਐਸੀ ਮਾਂਗੁ ਗੋਬਿਦ ਤੇ ॥
ٹہل سنّتن کی سنّگُ سادھو کا		ਟਹਲ ਸੰਤਨ ਕੀ ਸੰਗੁ ਸਾਧੂ ਕਾ
ہرِ ناماں جپِ پرم گتے --1-- رہاءُ --	----	ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
پُوجا چرنا ٹھاکُر سرنا --	----	ਪੂਜਾ ਚਰਨਾ ਠਾਕੁਰ ਸਰਨਾ ॥

سوئی کُسلُ جُ پّربھ جیءُ کرنا ـــ1ـــ	----	ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
سپھل ہوت اِہ دُرلبھ دیہی ـــ	----	ਸਫਲ ਹੋਤ ਇਹ ਦੁਰਲਭ ਦੇਹੀ ॥
جا کءُ ستِگُرُ مِئیا کریہی ـــ2ـــ	----	ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥
اِگیان بھرمُ بنسے دُکھ ڈیرا ـــ	Page# [1299]	ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥
جا کےَ ہّردے بسہِ گُرپیرا ـــ3ـــ	----	ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
سادھسنّگِ رنّگِ پّربھُ دھِیائِیا ـــ	----	ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥
کہُ نانک تِنِ پُورا پائِیا ـــ4ـــ4ـــ	----	ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥
کانڑا مہلا[1] 5 ـــ | [1]محلا۔	----	ਕਾਨੜਾ ਮਹਲਾ ੫ ॥
بھگتِ بھگتن ہُونّ بنِ آئی ـــ	----	ਭਗਤਿ ਭਗਤਨ ਹੂੰ ਬਨਿ ਆਈ ॥
تن من گلت[1] بھۓ ٹھاکُر سِءُ آپن لیۓ مِلائی ـــ1ـــ رہاءُ ـــ | [1]غلط۔	----	ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
گاونہاری گاوےَ گِیت ـــ	----	ਗਾਵਨਹਾਰੀ ਗਾਵੈ ਗੀਤ ॥
تے اُدھرے بسے جِہ چِیت ـــ1ـــ	----	ਤੇ ਉਧਰੇ ਬਸੇ ਜਿਹ ਚੀਤ ॥੧॥
پیکھے بِنّجن پروسنہارےَ ـــ	----	ਪੇਖੇ ਬਿੰਜਨ ਪਰੋਸਨਹਾਰੈ ॥
جِہ بھوجنُ کِینو تے تّرِپتارےَ ـــ2ـــ	----	ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
اَنِک سّوانْگ کاچھے بھیکھدھاری ـــ	----	ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥
جَیسو سا تَیسو دّرِسٹاری ـــ3ـــ	----	ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
کہن کہاون سگل جنّجار[1] ـــ | [1]زنّجار۔	----	ਕਹਨ ਕਹਾਵਨ ਸਗਲ ਜੰਜਾਰ ॥
نانک داس سچُ کرنٖی سار ـــ4ـــ5ـــ	----	ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥

کانڑا مہلا[1] 5 ـــ | محلا[1]ـ	----	ਕਾਨੜਾ ਮਹਲਾ ੫ ॥
تیرو جن ہرِ جسُ سُنت اُماہِئو ـــ1ـــ رہاءُ ـــ	----	ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
منہِ پّرگاسُ پیکھِ پّربھ کی سوبھا جت کت پیکھءُ آہِئو ـــ1ـــ	----	ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥
سبھ تے پرے پرے تے اُوچا گہر گنّبھیر اتھاہِئو ـــ2ـــ	----	ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥
اوتِ پوتِ مِلِئو بھگتن کءُ جن سِءُ پردا لاہِئو ـــ3ـــ	----	ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥
گُر پّرسادِ گاوے گُن نانک سہج سمادھِ سماہِئو ـــ4ـــ6ـــ	----	ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥
کانڑا مہلا[1] 5 ـــ | محلا[1]ـ	----	ਕਾਨੜਾ ਮਹਲਾ ੫ ॥
سنّتن پہِ آپِ اُدھارن آئِئو ـــ1ـــ رہاءُ ـــ	----	ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥
درسن بھیٹت ہوت پُنیتا ہرِ ہرِ منّتّر دّرڑائِئو ـــ1ـــ	----	ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
کاٹے روگ بھۓ من نِرمل ہرِ ہرِ اَئُکھدھُ کھائِئو ـــ2ـــ	----	ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥

استھِت بھئے بسے سُکھ تھانا بہُرِ ن کتہو دھائِئو --3--	----	ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥
سنّت پرسادِ ترے کُل لوگا نانک لِپت ن مائِئو --4--7--	----	ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥
کانڑا مہلا 5 -- | محلا-	----	ਕਾਨੜਾ ਮਹਲਾ ੫ ॥
بِسرِ گئی سبھ تاتِ پرائی --	----	ਬਿਸਰਿ ਗਈ ਸਭ ਤਾਤਿ ਪਰਾਈ ॥
جب تے سادھسنّگتِ موہِ پائی --1-- رہاءُ --	----	ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
نا کو بَیری نہی بِگانا سگل سنّگِ ہم کءُ بنِ آئی --1--	----	ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
جو پربھ کینو سو بھل مانِئو ایہ سُمتِ سادھو تے پائی --2--	----	ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
سبھ مہِ روِ رہِیا پربھُ اےکَے پیکھِ پیکھِ نانک بِگسائی --3--8--	----	ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
کانڑا مہلا 5 -- | محلا-	----	ਕਾਨੜਾ ਮਹਲਾ ੫ ॥
ٹھاکُر جیءُ تُہارو پرنا --	----	ਠਾਕੁਰ ਜੀਉ ਤੁਹਾਰੋ ਪਰਨਾ ॥
مانُ مہتُ تُمھارے اُوپرِ تُمھری اوٹ تُمھاری سرنا --1-- رہاءُ --	----	ਮਾਨੁ ਮਹਤੁ ਤੁਮ੍ਹਾਰੈ ਊਪਰਿ ਤੁਮ੍ਹਰੀ ਓਟ ਤੁਮ੍ਹਾਰੀ ਸਰਨਾ ॥੧॥ ਰਹਾਉ ॥

تُمہری آس بھروسا تُمّہرا
تُمرا نامُ رِدے لے دھرنا --

ਤੁਮ੍ਰੀ ਆਸ ਭਰੋਸਾ ਤੁਮ੍ਰਾ
ਤੁਮਰਾ ਨਾਮੁ ਰਿਦੈ ਲੈ ਧਰਨਾ ॥

تُمرو بلُ تُم سنگِ سُہیلے
جو جو کہہُ سوئی سوئی کرنا --1--

ਤੁਮਰੋ ਬਲੁ ਤੁਮ ਸੰਗਿ ਸੁਹੇਲੇ
ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥

تُمری دئِیا مئِیا سُکھُ پاوءُ
ہوہُ کرِپال ت بھؤجلُ ترنا --

ਤੁਮਰੀ ਦਇਆ ਮਇਆ ਸੁਖੁ ਪਾਵਉ
ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥

ابھےَ دانُ نامُ ہرِ پائِئو
سِرُ ڈارِئو نانک سنّت چرنا --2--9--

ਅਭੈ ਦਾਨੁ ਨਾਮੁ ਹਰਿ ਪਾਇਓ
ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥

کانڑا مہلا[1] 5 -- | محلا[1]

ਕਾਨੜਾ ਮਹਲਾ ੫ ॥

Page# [1300]

سادھ سرنِ چرنِ چِتُ لائِیا --

ਸਾਧ ਸਰਨਿ ਚਰਨ ਚਿਤੁ ਲਾਇਆ ॥

سُپن کی بات سُنی پیکھی سُپنا
نام منّترُ ستگُرو دِررڑائِیا --1-- رہاءُ --

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ
ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥
ਰਹਾਉ ॥

نہ ترِپتانو راج جوبنِ دھنِ
بہُر بہُرِ پھِرِ دھائِیا --

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ
ਬਹੁਰਿ ਬਹੁਰਿ ਫਿਰਿ ਧਾਇਆ ॥

سُکھُ پائِیا ترِسنا سبھ بُجھی ہےَ
سانْتِ پائی گُن گائِیا --1--

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ
ਸਾਂਤਿ ਪਾਈ ਗੁਨ ਗਾਇਆ ॥੧॥

بِنُ بُوجھے پسُو کی نیائی
بھرمِ موہِ بِیاپِئو مائِیا --

ਬਿਨੁ ਬੂਝੇ ਪਸੂ ਕੀ ਨਿਆਈ
ਭ੍ਰਮਿ ਮੋਹਿ ਬਿਆਪਿਓ ਮਾਇਆ ॥

سادھسنگِ ہم جیوری کاٹی نانک سہجِ سمائِیا --2--10--	----	ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥
ہرِ کے چرن ہردے گاءِ --	----	ਹਰਿ ਕੇ ਚਰਨ ਹਿਰਦੈ ਗਾਇ ॥
سِیتلا سُکھ سانْتِ مُورتِ سِمرِ سِمرِ نِت دھِیاءِ --1-- رہاءُ --	----	ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
سگل آس ہوت پُورن کوٹِ جنم دُکھ جاءِ --1--	----	ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
پُنّن دان انیک کِرِیا سادھُو سنگِ سماءِ --	----	ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
تاپ سنّتاپ مٹے نانک باہُڑِ کالُ ن کھاءِ --2--11--	----	ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
کانڑا مہلا[1] 5 گھرُ 3 | محلا[1]-	----	ਕਾਨੜਾ ਮਹਲਾ ੫ ਘਰੁ ੩
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کتھیۓ سنّتسنگِ پّربھ گِیانُ --	----	ਕਥੀਐ ਸੰਤਸੰਗਿ ਪ੍ਰਭ ਗਿਆਨੁ ॥
پُورن پرم جوتِ پرمیسُر سِمرت پائیۓ مانُ --1-- رہاءُ --	----	ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
آوت جات رہے سّرم ناسے سِمرت سادھو سنگِ --	----	ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥

پتت پُنیت ہوہِ کھِن بھیترِ پاربرّہم کے رنگِ --1--	----	ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
جو جو کتھےَ سُنےَ ہرِ کیرتنُ تا کی دُرمتِ ناس --	----	ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
سگل منورتھ پاوے نانک پُورن ہووےَ آس --2--1--12--	----	ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥
سادھسنّگتِ ندھِ ہرِ کو نام --	----	ਸਾਧਸੰਗਤਿ ਨਿਧਿ ਹਰਿ ਕੋ ਨਾਮ ॥
سنّگِ سہائی جیء کے کام --1-- رہاءُ --	----	ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
سنّت رینُ نِتِ مجنُ کرے --	----	ਸੰਤ ਰੇਨੁ ਨਿਤਿ ਮਜਨੁ ਕਰੈ ॥
جنم جنم کے کِلبِکھ ہرے --1--	----	ਜਨਮ ਜਨਮ ਕੇ ਕਿਲਬਿਖ ਹਰੈ ॥੧॥
سنّت جنا کی اُوچی بانی --	----	ਸੰਤ ਜਨਾ ਕੀ ਊਚੀ ਬਾਨੀ ॥
سِمرِ سِمرِ ترے نانک پرّانی --13--2--2--	----	ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥
سادھو ہرِ ہرے گُن گاءِ --	----	ਸਾਧੂ ਹਰਿ ਹਰੇ ਗੁਨ ਗਾਇ ॥
مان تنُ دھنُ پرّان پرّبھ کے سِمرت دُکھ جاءِ --1-- رہاءُ --	----	ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥

اِیت اُوت کہا لوبھاوہِ[1] ایک سِءُ منُ لاءِ --1-- | [1]لوبھاوہِ-	----	ਈਤ ਊਤ ਕਹਾ ਲੋਭਾਵਹਿ ਏਕ ਸਿਉ ਮਨੁ ਲਾਇ ॥੧॥
مہا پوِتّر سنّت آسنُ مِل سنّگِ گوبِدُ دھِیاءِ --2--	----	ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
سگل تِیاگِ سرنِ آئِئو نانک لیہُ مِلاءِ --3--3--14--	----	ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
پیکھِ پیکھِ بِگساءُ ساجن پّربھُ آپنا اِکانْت --1-- رہاءُ --	----	ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
آندا سُکھ سہج مُورتِ تِس آن ناہی بھانْتِ --1--	----	ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
سِمرت اِک بار ہرِ ہرِ مِٹِ کوٹِ کسمل جانْتِ --2--	----	ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
گُنْ رمنّت دُوکھ ناسہِ رِد بھئِئنّت سانْتِ --3--	----	ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥
انّمرِتا رسُ پیءُ رسنا نانک ہرِ رنّگِ رات --4--4--15--	Page# [1301]	ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
ساجنا سنّت آءُ میرےَ --1-- رہاءُ --	----	ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥

آندا گُن گاۓ منگل کسملا مِٹ جاہِ پریرے --1--	----	ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥
سنّت چرن دھرءُ ماتھےَ چاندنا گِرہِ ہوۓ اندھیرے --2--	----	ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥
سنّت پّرسادِ کمل بگسے گوبِنّد بھجءُ پیکھِ نیرے --3--	----	ਸੰਤ ਪ੍ਰਸਾਦਿ ਕਮਲ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥
پّربھ کرِپا تے سنّت پاۓ وارِ وارِ نانک اُہ بیرے --16--5--4--	----	ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥
کانڑا مہلا[1] 5 -- | محلا[1]	----	ਕਾਨੜਾ ਮਹਲਾ ੫ ॥
چرن سرن گوپال تیری --	----	ਚਰਨ ਸਰਨ ਗੋਪਾਲ ਤੇਰੀ ॥
موہ مان دھوہ بھرم راکھِ لیِجے کاٹِ بیری --1-- رہاۓ --	----	ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥
بُوڈت سنّسار ساگر --	----	ਬੂਡਤ ਸੰਸਾਰ ਸਾਗਰ ॥
اُدھرے ہرِ سمِر رتناگر --1--	----	ਉਧਰੇ ਹਰਿ ਸਿਮਰਿ ਰਤਨਾਗਰ ॥੧॥
سِیتلا ہرِ نامُ تیرا --	----	ਸੀਤਲਾ ਹਰਿ ਨਾਮੁ ਤੇਰਾ ॥
پُورنو ٹھاکر پّربھُ میرا --2--	----	ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥
دِین درد نِوارِ تارن --	----	ਦੀਨ ਦਰਦ ਨਿਵਾਰਿ ਤਾਰਨ ॥
ہرِ کرِپا نِدھِ پتِت اُدھارن --3--	----	ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥

کوٹِ جنم دُوکھ کرِ پائِیو ـ ـ	----	ਕੋਟਿ ਜਨਮ ਦੂਖ ਕਰਿ ਪਾਇਓ ॥
سُکھی نانک گُرِ نامُ دِرڑائِیو ـ ـ17 ـ ـ6 ـ ـ4 ـ ـ	----	ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥
کانڑا مہلا[1] 5 ـ ـ | محلا[1] ـ	----	ਕਾਨੜਾ ਮਹਲਾ ੫ ॥
دھنِ اُہ پّریت چرن سنّگِ لاگی ـ ـ	----	ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
کوٹِ جاپ تاپ سُکھ پائے آءِ ملے پُورن بڈبھاگی ـ ـ1 ـ ـ رہاءُ ـ ـ	----	ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
موہِ اناتھ داسُ جنُ تیرا اور اوٹ سگلی موہِ تیاگی ـ ـ	----	ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥
بھور بھرم کاٹے پّربھ سِمرت گِیان انّجن مِلِ سووت جاگی ـ ـ1 ـ ـ	----	ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥
تُو اتھاہُ اتِ بڈو سُیامی کّرِپا سِنّدھُ پُورن رتناگی ـ ـ	----	ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
نانک جاچکُ ہرِ ہرِ نامُ مانگےَ مستکُ آنِ دھرِئو پّربھ پاگی ـ ـ18 ـ ـ7 ـ ـ2 ـ ـ	----	ਨਾਨਕ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥
کانڑا مہلا[1] 5 ـ ـ | محلا[1] ـ	----	ਕਾਨੜਾ ਮਹਲਾ ੫ ॥
کُچِل کٹھور کپٹ کامی ـ ـ	----	ਕੁਚਿਲ ਕਠੋਰ ਕਪਟ ਕਾਮੀ ॥
جِءُ جانہِ تِءُ تارِ سُیامی ـ ـ1 ـ ـ رہاءُ ـ ـ	----	ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥

تُو سمرتھُ سرنِ جوگُ تُو راکھہِ اپنی کل دھارِ --1--	----	ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥
جاپ تاپ نیم سُچِ سنّجم ناہی اِن بِدھے چھُٹکار --	----	ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥
گرت گھور اندّھ تے کاڈھہُ پّربھ نانک ندرِ نِہارِ --2--8--19--	----	ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥
کانڑا مہلا[1] 5 گھرُ 4 | محلا[1]-	----	ਕਾਨੜਾ ਮਹਲਾ ੫ ਘਰੁ ੪
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
نارائِن نرپتِ نمسکارےَ --	----	ਨਾਰਾਇਨ ਨਰਪਤਿ ਨਮਸਕਾਰੈ ॥
اَیسے گُر کءُ بلِ بلِ جائیِئےَ آپِ مُکتُ موہِ تارےَ --1-- رہاءُ --	----	ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
کون کون کون گُن کہیِئےَ انّتُ نہی کِچھُ پارےَ --	----	ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥
لاکھ لاکھ لاکھ کئی کورےَ کو ہےَ اَیسو بیچارےَ --1--	----	ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥
بِسم بِسم بِسم ہی بھئی ہےَ لال گُلال رنّگارےَ --	----	ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥

کہُ نانکؔ سنّتن رسُ آئی ہےَ جِءُ چاکھِ گُونّگا مُسکارےَ --20--1--2--	Page# [1302]	ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
ن جانی سنّتن پ٘ربھ بِنُ آن --	----	ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥
اُوچ نِیچ سبھ پیکھِ سمانو مُکھِ بکنو منِ مان --1-- رہاءُ --	----	ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥
گھٹِ گھٹِ پُورِ رہے سُکھ ساگر بھےَ بھنّجن میرے پ٘ران --	----	ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥
منہِ پ٘رگاسُ بھِئِو بھ٘رمُ ناسِئو منّت٘رُ دِیئو گُر کان --1--	----	ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥
کرت رہے ک٘رتگِّ کرُنا مےَ انّترجامی گ٘یان[1] -- | [1]گ٘یان-	----	ਕਰਤ ਰਹੇ ਕ੍ਰਤਗ੍ਯ ਕਰੁਣਾ ਮੈ ਅੰਤਰਜਾਮੀ ਗ੍ਯਾਨ ॥
آٹھ پہر نانک جسُ گاوےَ مانْگن کءُ ہرِ دان --2--2--21--	----	ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
کہن کہاون کءُ کئی کیتےَ --	----	ਕਹਨ ਕਹਾਵਨ ਕਉ ਕਈ ਕੇਤੈ ॥
اَیسو جنُ بِرلو ہےَ سیوکُ جو تت جوگ کءُ بیتےَ --1-- رہاءُ --	----	ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥

دُکھُ ناہی سبھُ سُکھُ ہی ہے رے
ایکےَ ایکی نیتےَ --

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ
ਏਕੈ ਏਕੀ ਨੇਤੈ ॥

بُرا نہی سبھُ بھلا ہی ہےَ رے
ہار نہی سبھ جیتےَ --1--

ਬੁਰਾ ਨਹੀ ਸਭੁ ਭਲਾ ਹੀ ਹੈ ਰੇ
ਹਾਰ ਨਹੀ ਸਭ ਜੇਤੈ ॥੧॥

سوگُ ناہی سدا ہرکھی ہےَ رے
چھوڑِ ناہی کِچھُ لیتےَ --

ਸੋਗੁ ਨਾਹੀ ਸਦਾ ਹਰਖੀ ਹੈ ਰੇ
ਛੋਡਿ ਨਾਹੀ ਕਿਛੁ ਲੇਤੈ ॥

کہُ نانکَ جنُ ہرِ ہرِ ہرِ ہےَ
کت آوےَ کت رمتےَ
--22--3--2--

ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ
ਕਤ ਆਵੈ ਕਤ ਰਮਤੈ ॥੨॥੩॥੨੨॥

کانڑا مہلا[1] 5 -- | [1]محلا

ਕਾਨੜਾ ਮਹਲਾ ੫ ॥

ہیۓ کو پرِیتمُ بِسرِ ن جاۓ --

ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥

تن من گلت[1] بھۓ تِہ سنگے
موہنی موہِ رہی موری ماۓ --1-- رہاۓ
-- | [1]غلط

ਤਨ ਮਨ ਗਲਤ ਭਏ ਤਿਹ ਸੰਗੇ
ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ
॥

جےَ جےَ پہِ کہءُ برِتھا ہءُ اپُنی
تیءُ تیءُ گہے رہے اٹکاۓ --

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ
ਤੇਊ ਤੇਊ ਗਹੇ ਰਹੇ ਅਟਕਾਇ ॥

انِک بھانْتِ کی ایکےَ جالی
تا کی گنّٹھِ نہی چھوراۓ --1--

ਅਨਿਕ ਭਾਂਤਿ ਕੀ ਏਕੈ ਜਾਲੀ
ਤਾ ਕੀ ਗੰਠਿ ਨਹੀ ਛੋਰਾਇ ॥੧॥

پھِرت پھِرت نانک داسُ آئِئو سنّتن ہی سرناءِ --	----	ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥
کاٹے اگیان بھرم موہ مائِیا لیِئو کنّٹھِ لگاءِ --2--4--23--	----	ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥
آند رنّگ بِنود ہمارے --	----	ਆਨਦ ਰੰਗ ਬਿਨੋਦ ਹਮਾਰੈ ॥
نامو گاونُ نامُ دھِیاونُ نامُ ہمارے پ٘ران ادھارے --1-- رہاءُ --	----	ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥
ناموگِیانُ نامُ اِسنانا ہرِ نامُ ہمارے کارج سوارے --	----	ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥
ہرِ نامو سوبھا نامُ بڈائی بھئُجلُ بِکھمُ نامُ ہرِ تارے --1--	----	ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥
اگم پدارتھ لال امولا بھئِئو پراپتِ گُر چرنارے --	----	ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥
کہُ نانک پ٘ربھ بھۓ ک٘رِپالا مگن بھۓ ہِیئرے درسارے --24--5--2--	----	ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥

ساجن مِیت سُیامی نیرو --

ਸਾਜਨ ਮੀਤ ਸੁਆਮੀ ਨੇਰੋ ॥

پیکھت سُنت سبھن کے سنّگے
تھورے کاج بُرو کہ پھیرو --1-- رہاۓ
--

ਪੇਖਤ ਸੁਨਤ ਸਭਨ ਕੈ ਸੰਗੇ
ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥

نام بِنا جیتو لپٹائِئو
کچھُو نہی ناہی کچھُ تیرو --

ਨਾਮ ਬਿਨਾ ਜੇਤੋ ਲਪਟਾਇਓ
ਕਛੂ ਨਹੀ ਨਾਹੀ ਕਛੁ ਤੇਰੋ ॥

آگے دِرسٹِ آوت سبھ پرگٹ
اِیہا موہِئو بھرم اندھیرو --1--

ਆਗੈ ਦ੍ਰਿਸਟਿ ਆਵਤ ਸਭ ਪਰਗਟ
ਈਹਾ ਮੋਹਿਓ ਭਰਮ ਅੰਧੇਰੋ ॥੧॥

اٹکِئو سُت بنِتا سنّگ مائِیا
دیونہارُ داتارُ بِسیرو --

ਅਟਕਿਓ ਸੁਤ ਬਨਿਤਾ ਸੰਗ ਮਾਇਆ
ਦੇਵਨਹਾਰੁ ਦਾਤਾਰੁ ਬਿਸੇਰੋ ॥

کہُ نانک اکے بھاروس ءُ
بنّدھن کاٹنہارُ گُرُ میرو --2--6--25--

ਕਹੁ ਨਾਨਕ ਏਕੈ ਭਾਰੋਸਉ
ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥

Page# [1303]

کانڑا مہلا[1] 5 -- | محلا[1]
ਕਾਨੜਾ ਮਹਲਾ ੫ ॥

بکھے دل سنّتن تُمّہرے گاہِئو --

ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥

تُمری ٹیک بھروسا ٹھاکُر
سرنِ تُمّہاری آہِئو --1-- رہاۓ --

ਤੁਮਰੀ ਟੇਕ ਭਰੋਸਾ ਠਾਕੁਰ
ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥

جنم جنم کے مہا پراچھت
درسن بھیٹِ مِٹاہِئو --

ਜਨਮ ਜਨਮ ਕੇ ਮਹਾ ਪਰਾਛਤ
ਦਰਸਨੁ ਭੇਟਿ ਮਿਟਾਹਿਓ ॥

بھِئو پرّگاسُ اند اُجیارا سہجِ سمادھِ سماہِئو --1--	----	ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥
کئُنُ کہےَ تُم تے کچھُ ناہی تُم سمرتھ اتھاہِئو --	----	ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥
کرِپا نِدھان رنّگ رُوپ رس نامُ نانک لےَ لاہِئو --2--7--26--	----	ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
بُوڈت پرّانی ہرِ جپِ دھیِرے --	----	ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥
بنسےَ موہُ بھرمُ دُکھُ پیِرے --1-- رہاءُ --	----	ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥
سِمرءُ دِنُ رَینِ گُر کے چرنا --	----	ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥
جت کت پیکھءُ تُمری سرنا --1--	----	ਜਤ ਕਤ ਪੇਖਉ ਤੁਮਰੀ ਸਰਨਾ ॥੧॥
سنّت پرّسادِ ہرِ کے گُن گائِیا --	----	ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥
گُر بھیٹت نانک سُکھُ پائِیا --2--8--27--	----	ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
سِمرت نامُ منہِ سُکھُ پائیِئےَ --	----	ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥
سادھ جنا مِلِ ہرِ جسُ گائیِئےَ --1-- رہاءُ --	----	ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥
کرِ کِرپا پرّبھ رِدےَ بسیرو --	----	ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥

چرن سنّتن کے ماتھا میرو --1-- ---- ਚਰਨ ਸੰਤਨ ਕੈ ਮਾਥਾ ਮੇਰੋ ॥੧॥

پاربّرہم کٔءُ سِمرہُ مناں -- ---- ਪਾਰਬ੍ਰਹਮ ਕਉ ਸਿਮਰਹੁ ਮਨਾਂ ॥

گُرمُکھِ نانک ہرِ جسُ سُناں
--28--9--2-- ---- ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥

کانڑا مہلا[1] 5 -- | محلا[1]- ---- ਕਾਨੜਾ ਮਹਲਾ ੫ ॥

میرے من پّریتِ چرن پّربھ پرسن -- ---- ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥

رسنا ہرِ ہرِ بھوجنِ ترِپتانی
اکھیئن کٔءُ سنّتوکھُ پّربھ درسن
--1-- رہاءُ -- ---- ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥

کرنن پُورِ رہئو جسُ پّریتم
کلمل دوکھ سگل مل ہرسن -- ---- ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥

پاون دھاون سُیامی سُکھ پنّتھا
انگ سنّگ کائِیا سنّت سرسن --1-- ---- ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥

سرنِ گہی پُورن ابِناسی
آن اُپاو تھکِت نہی کرسن -- ---- ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥

کرُ گہِ لیئے نانک جن اپنے
اندّھ گھور ساگر نہی مرسن
--29--10--2-- ---- ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥

کانڑا مہلا[1] 5 -- | محلا[1]- ---- ਕਾਨੜਾ ਮਹਲਾ ੫ ॥

کُہکت کپٹ کھپٹ کھل گرجت مرجت مِیچُ انِک برییا --1-- رہاءُ --	----	ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥
اہنّ مت ان رت کُمت ہِت پرِیتم پیکھت بھرّمت لاکھ گرِییا --1--	----	ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥
انِت بِہُار اچار بِدھِ ہِینت مم مد مات کوپ جرِییا --	----	ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥
کرُنٛ کرِپال گوپال[1] دِین بنّدھُ نانک اُدھرُ سرنِ پرییا --2--11--30-- | [1]گوپال-	----	ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
جیء پّران مان داتا --	----	ਜੀਅ ਪ੍ਰਾਨ ਮਾਨ ਦਾਤਾ ॥
ہرِ بِسرتے ہی ہانِ --1-- رہاءُ --	----	ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥
گوبِنّد تیاگِ آن لاگہِ انمرِتو ڈارِ بھومِ پاگہِ --	----	ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥
بِکھے رس سِءُ آسکت مُوڑے کاہے سُکھ مانِ --1--	----	ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥
کامِ کرودھِ لوبھِ بیاپِئو جنم ہی کی کھانِ --	----	ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥

پتِت پاون سرنِ آئِئو اُدھرُ نانک جانِ --2--12--31--	Page# [1304]	ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥
کانڑا مہلا[1] 5 -- | [1]محلا-	----	ਕਾਨੜਾ ਮਹਲਾ ੫ ॥
اوِلوکءُ رام کو مُکھارِبنّد --	----	ਅਵਿਲੋਕਉ ਰਾਮ ਕੋ ਮੁਖਾਰਬਿੰਦ ॥
کھوجت کھوجت رتنُ پائِئو بِسری سبھ چِنّد --1-- رہاءُ --	----	ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥
چرن کمل رِدےَ دھارِ --	----	ਚਰਨ ਕਮਲ ਰਿਦੈ ਧਾਰਿ ॥
اُترِیا دُکھُ منّد --1--	----	ਉਤਰਿਆ ਦੁਖੁ ਮੰਦ ॥੧॥
راج دھنُ پروارُ میرےَ سربسو گوبِنّد --	----	ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥
سادھسنّگمِ لابھُ پائِئو نانک پھِرِ ن مرنّد --2--13--32--	----	ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
کانڑا مہلا[1] 5 گھرُ 5 | [1]محلا-	----	ਕਾਨੜਾ ਮਹਲਾ ੫ ਘਰੁ ੫
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥
پ٘ربھ پُوجہو نامُ ارادھِ --	----	ਪ੍ਰਭ ਪੂਜਹੋ ਨਾਮੁ ਅਰਾਧਿ ॥
گُر ستِگُر چرنی لاگِ --	----	ਗੁਰ ਸਤਿਗੁਰ ਚਰਨੀ ਲਾਗਿ ॥
ہرِ پاوہُ منُ اگادھِ --	----	ਹਰਿ ਪਾਵਹੁ ਮਨੁ ਅਗਾਧਿ ॥
جگُ جِیتو ہو ہو گُر کِرپادھِ --1-- رہاءُ --	----	ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥

اِنک پُوجا مےَ بہُ بِدھِ کھوجی سا پُوجا جِ ہرِ بھاواسِ --	----	ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥
ماٹی کی اِہ پُتری جوری کِیا ایہ کرم کماسِ --	----	ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥
پّربھ باہ پکرِ جِسُ مارگِ پاوہُ سو تُدھُ جنّت مِلاسِ --1--	----	ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥
اور اوٹ مےَ کوءِ ن سُوجھےَ اِک ہرِ کی اوٹ مےَ آس --	----	ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥
کِیا دِینُ کرے ارداسِ[1] -- | [1]عرداسِ-	----	ਕਿਆ ਦੀਨੁ ਕਰੇ ਅਰਦਾਸਿ ॥
جءُ سبھ گھٹِ پّربھُو نِواس --	----	ਜਉ ਸਭ ਘਟਿ ਪ੍ਰਭੂ ਨਿਵਾਸ ॥
پّربھ چرنن کی مَنِ پِیاس --	----	ਪ੍ਰਭ ਚਰਨਨ ਕੀ ਮਨਿ ਪਿਆਸ ॥
جن نانک داسُ کہِیئتُ ہےَ تُمّہرا ہءُ بلِ بلِ سد بلِ جاس --2--1--33--	----	ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥
کانڑا مہلا[1] 5 گھرُ 6 | [1]محلا-	----	ਕਾਨੜਾ ਮਹਲਾ ੫ ਘਰੁ ੬
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جگت اُدھارن نام پّرِء تیرےَ --	----	ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥
نو نِدھِ نامُ نِدھانُ ہرِ کیرےَ --	----	ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥
ہرِ رنّگ رنّگ رنّگ انُوپیرےَ --	----	ਹਰਿ ਰੰਗ ਰੰਗ ਰੰਗ ਅਨੂਪੇਰੈ ॥

کاہے رے من موہِ مگنیرے --	----	ਕਾਹੇ ਰੇ ਮਨ ਮੋਹਿ ਮਗਨੇਰੈ ॥
نَینہُ دیکھُ سادھ درسیرے --	----	ਨੈਨਹੁ ਦੇਖੁ ਸਾਧ ਦਰਸੇਰੈ ॥
سو پاوے جِسُ لِکھتُ لِلیرے --1-- رہاءُ --	----	ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥
سیوءُ سادھ سنّت چرنیرے --	----	ਸੇਵਉ ਸਾਧ ਸੰਤ ਚਰਨੇਰੈ ॥
بانْچھءُ دھورِ پوِتّر کریرے --	----	ਬਾਂਛਉ ਧੂਰਿ ਪਵਿਤ੍ਰ ਕਰੇਰੈ ॥
اٹھسٹھِ مجنُ مَیلُ کٹیرے --	----	ਅਠਸਠਿ ਮਜਨੁ ਮੈਲੁ ਕਟੇਰੈ ॥
ساسِ ساسِ دھِیاوہُ مُکھُ نہی مورے --	----	ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥
کِچھُ سنّگِ ن چالے لاکھ کرورے --	----	ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥
پّربھ جی کو نامُ انّتِ پُکرورے --1--	----	ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥
منسا مانِ ایک نِرنّکیرے --	----	ਮਨਸਾ ਮਾਨਿ ਏਕ ਨਿਰੰਕੇਰੈ ॥
سگل تِیاگہُ بھاءُ دُوجیرے --	----	ਸਗਲ ਤਿਆਗਹੁ ਭਾਉ ਦੂਜੇਰੈ ॥
کون کہاں ہءُ گُن پّرِء تیرے --	----	ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥
برنِ ن ساکءُ ایک ٹُلیرے --	----	ਬਰਨਿ ਨ ਸਾਕਉ ਏਕ ਟੁਲੇਰੈ ॥
درسن پِیاس بہُتُ منِ میرے --	----	ਦਰਸਨ ਪਿਆਸ ਬਹੁਤੁ ਮਨਿ ਮੇਰੈ ॥
مِلُ نانک دیو جگت گُر کیرے --2--1--34--	----	ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥
کانڑا مہلا[1] 5 -- | محلا[1]-	----	ਕਾਨੜਾ ਮਹਲਾ ੫ ॥

اَیسی کئُن بِدھے درسن پرسنا --1-- رہاءُ --	Page# [1305]	ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
آس پِیاس سپھل مُورتِ اُمگِ ہیءُ ترسنا --1--	----	ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
دِین لِین پِیاس مِین سنّتنا ہرِ سنّتنا --	----	ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
ہرِ سنّتنا کی رین --	----	ਹਰਿ ਸੰਤਨਾ ਕੀ ਰੇਨ ॥
ہیءُ ارپِ دین --	----	ਹੀਉ ਅਰਪਿ ਦੇਨ ॥
پ٘ربھ بھئے ہےَ کِرپین --	----	ਪ੍ਰਭ ਭਏ ਹੈ ਕਿਰਪੇਨ ॥
مانُ موہُ تِیاگِ چھوڈِئو تءُ نانک ہرِ جیءُ بھیٹنا --35--2--2--	----	ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
کانڑا مہلا[1] 5 -- | محلا[1]	----	ਕਾਨੜਾ ਮਹਲਾ ੫ ॥
رنّگا رنّگ رنّگن کے رنّگا --	----	ਰੰਗਾ ਰੰਗ ਰੰਗਨ ਕੇ ਰੰਗਾ ॥
کِیٹ ہست پُورن سبھ سنّگا --1-- رہاءُ --	----	ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥
برت نیم تیِرتھ سہِت گنّگا --	----	ਬਰਤ ਨੇਮ ਤੀਰਥ ਸਹਿਤ ਗੰਗਾ ॥
جلُ ہیوت بھُوکھ ارُ ننّگا --	----	ਜਲੁ ਹੇਵਤ ਭੂਖ ਅਰੁ ਨੰਗਾ ॥
پُوجاچار کرت میلنّگا --	----	ਪੂਜਾਚਾਰ ਕਰਤ ਮੇਲੰਗਾ ॥

چکّر کرم تِلک کھاٹنگا --	----	ਚਕ੍ਰ ਕਰਮ ਤਿਲਕ ਖਾਟੰਗਾ ॥
درسنُ بھیٹے بِنُ ستسنگا --1--	----	ਦਰਸਨੁ ਭੇਟੇ ਬਿਨੁ ਸਤਸੰਗਾ ॥੧॥
ہٹھِ نِگرہِ اتِ رہت بِٹنگا --	----	ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥
ہءُ روگُ بِیاپےَ چُکےَ ن بھنگا --	----	ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥
کام کرّودھ اتِ ترِّسن جرنّگا --	----	ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥
سو مُکتُ نانک جِسُ ستِگُرُ چنگا --2--3--36--	----	ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥
کانڑا مہلا[1] 5 گھرُ 7 | [1]محلا-	----	ਕਾਨੜਾ ਮਹਲਾ ੫ ਘਰੁ ੭
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
تِکھ بُوجھِ گئی گئی مِل سادھ جنا --	----	ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥
پنّچ بھاگے چور سہجے سُکھَینو ہرے گُن گاوتی گاوتی گاوتی درس پِیارِ --1-- رہاءُ --	----	ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
جَیسی کری پرّبھ مو سِءُ مو سِءُ اَیسی ہءُ کَیسے کرءُ --	----	ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥
ہیءُ تُمّہارے بلِ بلے بلِ بلے بلِ گئی --1--	----	ਹੀਉ ਤੁਮ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
پہِلے پےَ سنّت پاءِ دھِیاءِ دھِیاءِ پرّیتِ لاءِ --	----	ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥

پّربھ تھانُ تیرو کیہرو جِتُ جنّتن کرِ بیچارُ ۔۔	----	ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥
انِک داس کیِرتِ کرہِ تُہاری ۔۔	----	ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥
سوئی مِلِئو جو بھاوتو جن نانک ٹھاکُر رہِئو سماءِ ۔۔	----	ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥
ایک تُوہی تُوہی تُوہی ۔۔2۔۔1۔۔37۔۔	----	ਏਕ ਤੂਹੀ ਤੂਹੀ ਤੂਹੀ ॥੨॥੧॥੩੭॥
کانڑا مہلا[1] 5 گھرُ 8 | محلا[1]	----	ਕਾਨੜਾ ਮਹਲਾ ੫ ਘਰੁ ੮
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
تیاگیئے گُمانُ مانُ پیکھتا دئِیال لال ہاں ہاں من چرن رین ۔۔1۔۔ رہاءُ ۔۔	----	ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥
ہرِ سنّت منّت گُپال گِیان دھِیان ۔۔1۔۔	----	ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥
ہِردےَ گوبِنّد گاءِ چرن کمل پّریِت لاءِ دِین دئِیال موہنا ۔۔	----	ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥
کّرپال دئِیا مِئیا دھارِ ۔۔	----	ਕ੍ਰਿਪਾਲ ਦਇਆ ਮਇਆ ਧਾਰਿ ॥
نانکُ مانگے نامُ دانُ ۔۔	----	ਨਾਨਕੁ ਮਾਗੈ ਨਾਮੁ ਦਾਨੁ ॥
تجِ موہُ بھرمُ سگل ابھمانُ ۔۔2۔۔1۔۔38۔۔	----	ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥
کانڑا مہلا[1] 5 ۔۔ | محلا[1]	----	ਕਾਨੜਾ ਮਹਲਾ ੫ ॥

پّربھ کہن ملن دہن لہن گُر ملے آن نہی اُپاءُ --1-- رہاءُ --	----	ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
تٹن کھٹن جٹن ہومن ناہی ڈنّڈدھار سُیاءُ --1--	----	ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥
جتن بھانْتن تپن بھرّمن اِنک کتھن کتھتے نہی تھاہ پائی ٹھاءُ --	Page# [1306]	ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥
سودھِ سگر سودھنا سُکھُ نانکا بھجُ ناءُ --2--2--39--	----	ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥
کانڑا مہلا[1] 5 گھرُ 9 | [1]محلا-	----	ਕਾਨੜਾ ਮਹਲਾ ੫ ਘਰੁ ੯
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
پِتت پاونُ بھگتِ بچھلُ بھےَ ہرن تارن ترن --1-- رہاءُ --	----	ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥
نَین تِپتے درسُ پیکھِ جسُ توکھِ سُنت کرن --1--	----	ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥
پّران ناتھ اناتھ داتے دِین گوبِد سرن --	----	ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥

آس پُورن دُکھ بِناسن گہی اوٹ نانک ہرِ چرن --2--1--40--	ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥
کانڑا مہلا[1] 5 -- | [1]محلا-	ਕਾਨੜਾ ਮਹਲਾ ੫ ॥
چرن سرن دِئیال ٹھاکُر آن ناہی جاءِ --	ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥
پتِت پاون بِردُ سُیامی اُدھرتے ہرِ دھیاءِ --1-- رہاءُ --	ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥
سَیسار گار بِکار ساگر پتِت موہ مان اندّھ --	ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥
بِکل مائِیا سنگِ دھنّدھ --	ਬਿਕਲ ਮਾਇਆ ਸੰਗਿ ਧੰਧ ॥
کرُ گہے پّربھ آپِ کاڈھہُ راکھِ لیہُ گوبِنّد راءِ --1--	ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥
اناتھ ناتھ سناتھ سنّتن کوٹِ پاپ بِناس --	ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥
منِ درسنے کی پیاس --	ਮਨਿ ਦਰਸਨੈ ਕੀ ਪਿਆਸ ॥
پّربھ پُورن گُنتاس --	ਪ੍ਰਭ ਪੂਰਨ ਗੁਨਤਾਸ ॥
کرِپال دئِیال گُپال نانک ہرِ رسنا گُن گاءِ --2--2--41--	ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥

کانڑا مہلا[1] 5 ــ ــ | محلا[1]ـ ---- ਕਾਨੜਾ ਮਹਲਾ ੫ ॥

وارِ وارءُ انِک ڈارءُ ــ ــ ---- ਵਾਰਿ ਵਾਰਉ ਅਨਿਕ ਡਾਰਉ ॥

سُکھُ پّرِء سُہاگ پلک رات ــ ــ1ــ ــ رہاءُ ــ ــ ---- ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥

کِنک منّدر پاٹ سیج
سکھی موہِ ناہِ اِن سِءُ تات ــ ــ1ــ ــ ---- ਕਨਿਕ ਮੰਦਰ ਪਾਟ ਸੇਜ
ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥

مُکت لال انِک بھوگ
بِنُ نام نانک ہات ــ ــ ---- ਮੁਕਤ ਲਾਲ ਅਨਿਕ ਭੋਗ
ਬਿਨੁ ਨਾਮ ਨਾਨਕ ਹਾਤ ॥

رُوکھو بھوجنُ بھُومِ سَین
سکھی پّرِء سنّگِ سُوکھِ بِہات
ــ ــ42ــ ــ3ــ ــ2ــ ــ ---- ਰੂਖੋ ਭੋਜਨੁ ਭੂਮਿ ਸੈਨ
ਸਖੀ ਪ੍ਰਿਅ ਸੰਗਿ ਸੂਖਿ ਬਿਹਾਤ
॥੨॥੩॥੪੨॥

کانڑا مہلا[1] 5 ــ ــ | محلا[1]ـ ---- ਕਾਨੜਾ ਮਹਲਾ ੫ ॥

اہنّ تورو مُکھُ جورو ــ ــ ---- ਅਹੰ ਤੋਰੋ ਮੁਖੁ ਜੋਰੋ ॥

گُرُ گُرُ کرت منُ لورو ــ ــ ---- ਗੁਰੁ ਗੁਰੁ ਕਰਤ ਮਨੁ ਲੋਰੋ ॥

پّرِء پّرِیتِ پِیارو مورو ــ ــ1ــ ــ رہاءُ ــ ــ ---- ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥

گّرِہِ سیج سُہاوی آگنِ چَینا
تورو ری تورو پنّچ دُوتن سِءُ سنّگُ تورو
ــ ــ1ــ ــ ---- ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ
ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ
॥੧॥

آءِ ن جاءِ لسے نج آسنِ اُونْدھ کمل بِکسورو ــ ــ	----	ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥
چھُٹکی ہئُمےَ سورو ــ ــ	----	ਛੁਟਕੀ ਹਉਮੈ ਸੋਰੋ ॥
گائِئو ری گائِئو پّربھ نانک گُنی گہیرو ــ ــ2ــ ــ4ــ ــ43ــ ــ	----	ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥
کانڑا م: 5 گھرُ 9 ــ ــ	----	ਕਾਨੜਾ ਮਃ ੫ ਘਰੁ ੯ ॥
تاں تے جاپ منا ہرِ جاپ ــ ــ	----	ਤਾਂ ਤੇ ਜਾਪਿ ਮਨਾ ਹਰਿ ਜਾਪਿ ॥
جو سنّت بید کہت پنّتھُ گاکھرو موہ مگن اہنّ تاپ ــ ــ رہاءُ ــ ــ	----	ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥
جو راتے ماتے سنّگِ بپُری مائِیا موہ سنّتاپ ــ ــ1ــ ــ	----	ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥
نامُ جپت سوئُو جنُ اُدھرےَ جِسہِ اُدھارہُ آپ ــ ــ	----	ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥
بِنسِ جاءِ موہ بھےَ بھرما نانک سنّت پّرتاپ ــ ــ2ــ ــ5ــ ــ44ــ ــ	----	ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥
کانڑا مہلا[1] 5 گھرُ 10 | محلا[1]	----	ਕਾਨੜਾ ਮਹਲਾ ੫ ਘਰੁ ੧੦
ੴ ستِگُر پّرسادِ ــ ــ	Page# [1307]	ੴ ਸਤਿਗੁਰ ਪ੍ਰਸਾਦਿ ॥
اَیسو دانُ دیہُ جی سنّتہُ جات جیءُ بلِہارِ ــ ــ	----	ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥

مان موہی پنّچ دوہی اُرجھِ نِکٹِ بسِئو تاکی سرنِ سادھُویا دُوت سنّگُ نِوارِ --1-- رہاءُ --	----	ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥
کوٹِ جنم جونِ بھّرِمِئو ہارِ پرِئو دُیارِ --1--	----	ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥
کِرپا گوبِنّد بھئی مِلِئو نامُ ادھارُ --	----	ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥
دُلبھ جنمُ سپھلُ نانک بھو اُتارِ پارِ --2--1--45--	----	ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥
کانڑا مہلا[1] 5 گھرُ 11 | [1]محلا-	----	ਕਾਨੜਾ ਮਹਲਾ ੫ ਘਰੁ ੧੧
੧ੴ ستِگر پّرسادِ --	----	੧ੴ ਸਤਿਗੁਰ ਪ੍ਰਸਾਦਿ ॥
سہج سُبھائے آپن آئے --	----	ਸਹਜ ਸੁਭਾਏ ਆਪਨ ਆਏ ॥
کچھُو ن جانَو کچھُو دِکھائے --	----	ਕਛੂ ਨ ਜਾਨੌ ਕਛੂ ਦਿਖਾਏ ॥
پّربھُ مِلِئو سُکھ بالے بھولے --1-- رہاءُ --	----	ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
سنّجوگِ مِلائے سادھ سنّگائے --	----	ਸੰਜੋਗਿ ਮਿਲਾਏ ਸਾਧ ਸੰਗਾਏ ॥
کتہُو ن جائے گھرہِ بسائے --	----	ਕਤਹੂ ਨ ਜਾਏ ਘਰਹਿ ਬਸਾਏ ॥
گُن نِدھانُ پّرگٹِئو اِہ چولے --1--	----	ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
چرن لُبھائے آن تجائے --	----	ਚਰਨ ਲੁਭਾਏ ਆਨ ਤਜਾਏ ॥

تھان تھنائے سرب سمائے --	ਥਾਨ ਥਨਾਏ ਸਰਬ ਸਮਾਏ ॥
رِسک رِسک نانکُ گُن بولے --46--1--2--	ਰਸਿਕ ਰਸਿਕ ਨਾਨਕੁ ਗੁਨ ਬੋਲੈ ॥੨॥੧॥੪੬॥
کانڑا مہلا 5 -- | محلا	ਕਾਨੜਾ ਮਹਲਾ ੫ ॥
گوبِنّد ٹھاکر مِلن دُرائِیں --	ਗੋਬਿੰਦ ਠਾਕੁਰ ਮਿਲਨ ਦੁਰਾਈ ॥
پرمِتِ رُوپُ اگمّ اگوچر رہئو سرب سمائی --1-- رہاءُ --	ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥
کہنِ بھونِ ناہی پائئو پائئو انِک اُکتِ چترائی --1--	ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥
جتن جتن انِک اُپاو رے تءُ مِلِئو جءُ کِرپائی --	ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥
پّربھُو دئِیار کرِپار کرِپا نِدھِ جن نانک سنّت رینائی --47--2--2--	ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥
کانڑا مہلا 5 -- | محلا	ਕਾਨੜਾ ਮਹਲਾ ੫ ॥
مائی سِمرت رام رام رام --	ਮਾਈ ਸਿਮਰਤ ਰਾਮ ਰਾਮ ਰਾਮ ॥
پّربھ بِنا ناہی ہورُ --	ਪ੍ਰਭ ਬਿਨਾ ਨਾਹੀ ਹੋਰੁ ॥
چِتوءُ چرناربِنّد ساسن نِس بھور --1-- رہاءُ --	ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥

لاءِ پّرِیت کِین آپن تُوٹت نہی جورُ ـــ	----	ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥
پّران منُ دھنُ سربسوُ[1] ہرِ گن نِدھے سُکھ مور ـــ1ـــ | [1]سربسو۔	----	ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥
اِیت اُوت رام پُورنُ نِرکھت رِد کھورِ ـــ	----	ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥
سنّت سرن ترن نانک بِنسِئو دُکھ گھور ـــ2ـــ3ـــ48ـــ	----	ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥
کانڑا مہلا[1] 5 ـــ | [1]محلا۔	----	ਕਾਨੜਾ ਮਹਲਾ ੫ ॥
جن کو پّربھُ سنّگے اسنیہُ ـــ	----	ਜਨ ਕੋ ਪ੍ਰਭੁ ਸੰਗੇ ਅਸਨੇਹੁ ॥
ساجنو تُو مِیتُ میرا گّرِہِ تیرے سبھُ کیہُ ـــ1ـــ رہاءُ ـــ	----	ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
مانُ مانْگءُ تانُ مانْگءُ دھنُ لکھمی سُت دیہ ـــ1ـــ	----	ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
مُکتِ جُگتِ بھُگتِ پُورن پرمانّد پرم نِدھان ـــ	----	ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
بھےَ بھاءِ بھگتِ نِہال نانک سدا سدا کُربان[1] ـــ2ـــ4ـــ49ـــ | [1]قُربان۔	----	ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥
کانڑا مہلا[1] 5 ـــ | [1]محلا۔	Page# [1308]	ਕਾਨੜਾ ਮਹਲਾ ੫ ॥

کرت کرت چرچ چرچ چرچری --	-----	ਕਰਤ ਕਰਤ ਚਰਚ ਚਰਚ ਚਰਚਰੀ ॥
جوگ دھیان بھیکھ گیان پھِرت پھِرت دھرت دھرت دھرچری --1-- رہاۓ --	-----	ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥
اہنّ اہنّ اہے اور مُوڑ مُوڑ مُوڑ بورئی --	-----	ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥
جتِ جات جات جات سدا سدا سدا سدا کال ہئی --1--	-----	ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥
مانُ مانُ مانُ تیاگِ مِرتُ مِرتُ نِکٹِ نِکٹِ سدا ہئی --	-----	ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥
ہرِ ہرے ہرے بھاجُ کہتُ نانکُ سُنہُ رے مُوڑ بِنُ بھجن بھجن بھجن اِہلا جنمُ گئی --2--5--50--12--62--	-----	ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥
کانڑا اسٹپدِییا مہلا[1] 4 گھرُ 1 | محلا[1]-	-----	ਕਾਨੜਾ ਅਸਟਪਦੀਆ ਮਹਲਾ ੪ ਘਰੁ ੧
ੴ ستِگُر پرسادِ --	-----	ੴ ਸਤਿਗੁਰ ਪ੍ਰਸਾਦਿ ॥
جپ من رام نامُ سُکھُ پاوَیگو --	-----	ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
جِءُ جِءُ جپے توے سُکھُ پاوے ستِگُرُ سیوِ سماوَیگو --1-- رہاۓ --	-----	ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥

بھگت جناں کی کھِنُ کھِنُ لوچا نامُ جپت سُکھُ پاوَیگو --	----	ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥
ان رس ساد گئے سبھ نیکرِ بِنُ ناوے کِچھُ ن سُکھاوَیگو --1--	----	ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥
گُرمتِ ہرِ ہرِ میٹھا لاگا گُرُ میٹھے بچن کڈھاوَیگو --	----	ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥
ستگُر بانْی پُرکھُ پُرکھوتم بانْی سِءُ چِتُ لاوَیگو --2--	----	ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥
گُربانْی سُنت میرا منُ دّروِیا منُ بھِینا نِج گھرِ آوَیگو --	----	ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥
تہ انہت دھُنی باجہِ نِت باجے نِیجھر دھار چُیاوَیگو --3--	----	ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
رام نامُ اِکُ تِل تِل گاوے منُ گُرمتِ نامِ سماوَیگو --	----	ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥
نامُ سُنْے نامو منِ بھاوے نامے ہی ترِپتاوَیگو --4--	----	ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥
کِنِک کِنِک پہِرے بہُ کنْگنا کاپرُ بھانْتِ بناوَیگو --	----	ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥

نام بِنا سبھِ پھیک پھِکانے جنمِ مرے پھِرِ آوَیگو ۔۔5۔۔	----	ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥
مائِیا پٹل پٹل ہےَ بھاری گھرُ گھومنِ گھیرِ گھُلاوَیگو ۔۔	----	ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥
پاپ بِکار منُور سبھِ بھارے بِکھُ دُترُ ترِئو ن جاوَیگو ۔۔6۔۔	----	ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥
بھءُ بَیراگُ بھِئِیا ہےَ بوہِتھُ گُرُ کھیوٹُ سبدِ تراوَیگو ۔۔	----	ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥
رام نامُ ہرِ بھیٹیِۓَ ہرِ رامےَ نامِ سماوَیگو ۔۔7۔۔	----	ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥
اگِیانِ لاءِ سوالِیا گُر گِیانےَ لاءِ جگاوَیگو ۔۔	----	ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥
نانک بھاݨےَ آپݨےَ جِءُ بھاوےَ تِوےَ چلاوَیگو ۔۔8۔۔1۔۔	----	ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥
کانڑا مہلا[1] 4 ۔۔ | [1]محلا۔	----	ਕਾਨੜਾ ਮਹਲਾ ੪ ॥
جپِ من ہرِ ہرِ نامُ تراوَیگو ۔۔	----	ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥
جو جو جپےَ سوئی گتِ پاوےَ جِءُ دھ٘رُو پ٘رہِلادُ سماوَیگو ۔۔1۔۔ رہاءُ ۔۔	----	ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥

ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ
ਕਰਿ ਕਿਰਪਾ ਨਾਮਿ ਲਗਾਵੈਗੋ ॥

کّرِپا کّرِپا کرِپا کرِ ہرِ جیءُ
کرِ کرِپا نامِ لگاوَیگو --

Page# [1309]

ਕਰਿ ਕਿਰਪਾ ਸਤਿਗੁਰੂ ਮਿਲਾਵਹੁ
ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥

کرِ کرِپا ستِگُرو مِلاوہُ
مِلِ ستِگر نامُ دھیاوَیگو --1--

ਜਨਮ ਜਨਮ ਕੀ ਹਉਮੈ ਮਲੁ ਲਾਗੀ
ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥

جنم جنم کی ہئُمے ملُ لاگی
مِلِ سنّگتِ ملُ لہِ جاوَیگو --

ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ
ਸਬਦਿ ਗੁਰੂ ਹਰਿ ਪਾਵੈਗੋ ॥੨॥

جِءُ لوہا ترِئو سنّگِ کاسٹ لگِ
سبدِ گُرو ہرِ پاوَیگو --2--

ਸੰਗਤਿ ਸੰਤ ਮਿਲਹੁ ਸਤਸੰਗਤਿ
ਮਿਲਿ ਸੰਗਤਿ ਹਰਿ ਰਸੁ ਆਵੈਗੋ ॥

سنّگتِ سنّت مِلہُ ستسنّگتِ
مِلِ سنّگتِ ہرِ رسُ آوَیگو --

ਬਿਨੁ ਸੰਗਤਿ ਕਰਮ ਕਰੈ ਅਭਿਮਾਨੀ
ਕਢਿ ਪਾਣੀ ਚੀਕੜੁ ਪਾਵੈਗੋ ॥੩॥

بِنُ سنّگتِ کرم کرے ابھِمانی
کڈھِ پانی چیکڑُ پاوَیگو --3--

ਭਗਤ ਜਨਾ ਕੇ ਹਰਿ ਰਖਵਾਰੇ
ਜਨ ਹਰਿ ਰਸੁ ਮੀਠ ਲਗਾਵੈਗੋ ॥

بھگت جنا کے ہرِ رکھوارے
جن ہرِ رسُ میٹھ لگاوَیگو --

ਖਿਨੁ ਖਿਨੁ ਨਾਮੁ ਦੇਇ ਵਡਿਆਈ
ਸਤਿਗੁਰ ਉਪਦੇਸਿ ਸਮਾਵੈਗੋ ॥੪॥

کھِنُ کھِنُ نامُ دےءِ وڈِیائی
ستِگر اُپدیسِ سماوَیگو --4--

ਭਗਤ ਜਨਾ ਕਉ ਸਦਾ ਨਿਵਿ ਰਹੀਐ
ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥

بھگت جنا کءُ سدا نِوِ رہیۓ
جن نِوہِ تا پھل گُن پاوَیگو --

جو نِندا دُسٹ کرہِ بھگتا کی
ہرناکھس جِءُ پچ جاوَیگو --5--

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ
ਹਰਨਾਖਸ ਜਿਉ ਪਚਿ ਜਾਵੈਗੋ ॥੫॥

بّرہم کمل پُتُ مِین بِیاسا
تپُ تاپن پُوج کراوَیگو --

ਬ੍ਰਹਮ ਕਮਲ ਪੁਤੁ ਮੀਨ ਬਿਆਸਾ
ਤਪੁ ਤਾਪਨ ਪੂਜ ਕਰਾਵੈਗੋ ॥

جو جو بھگتُ ہوءِ سو پُوجہُ
بھرمن بھرمُ چُکاوَیگو --6--

ਜੋ ਜੋ ਭਗਤੁ ਹੋਇ ਸੋ ਪੂਜਹੁ
ਭਰਮਨ ਭਰਮੁ ਚੁਕਾਵੈਗੋ ॥੬॥

جات نجاتِ دیکھِ مت بھرمہُ
سُک جنک پگیں لگِ دھِیاوَیگو --

ਜਾਤ ਨਜਾਤਿ ਦੇਖਿ ਮਤ ਭਰਮਹੁ
ਸੁਕ ਜਨਕ ਪਗੀਂ ਲਗਿ ਧਿਆਵੈਗੋ ॥

جُوٹھن جُوٹھِ پئی سِر اُوپرِ
کھِنُ منُویا تِلُ ن ڈُلاوَیگو --7--

ਜੂਠਨ ਜੂਠਿ ਪਈ ਸਿਰ ਊਪਰਿ
ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥

جنک جنک بَیٹھے سِنگھاسنِ
نءُ مُنی دھورِ لے لاوَیگو --

ਜਨਕ ਜਨਕ ਬੈਠੇ ਸਿੰਘਾਸਨਿ
ਨਉ ਮੁਨੀ ਧੂਰਿ ਲੈ ਲਾਵੈਗੋ ॥

نانک کّرِپا کّرِپا کرِ ٹھاکُر
مےَ داسنِ داس کراوَیگو --8--2--

ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ
ਮੈ ਦਾਸਨਿ ਦਾਸ ਕਰਾਵੈਗੋ ॥੮॥੨॥

کانڑا مہلا[1] 4 -- | محلا[1]

ਕਾਨੜਾ ਮਹਲਾ ੪ ॥

منُ گُرمتِ رسِ گُن گاوَیگو --

ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥

جِہوا ایک ہوءِ لکھ کوٹی
لکھ کوٹی کوٹِ دھِیاوَیگو --1-- رہاءُ --

ਜਿਹਵਾ ਏਕ ਹੋਇ ਲਖ ਕੋਟੀ
ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥

سہس پھنی جپِئو سیکھناگے ہرِ جپتِیا انّتُ ن پاوَیگو --	----	ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥
تُو اتھاہُ اتِ اگمُ اگمُ ہےَ مت گُرمتِ منُ ٹھہراوَیگو --1--	----	ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥
جِن تُو جپِئو تیئی جن نیکے ہرِ جپتِئہُ کءُ سُکھُ پاوَیگو --	----	ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥
بِدر داسی سُتُ چھوک چھوہرا کِرسنُ انکِ گلِ لاوَیگو --2--	----	ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥
جل تے اوپتِ بھئی ہےَ کاسٹ کاسٹ انگِ تراوَیگو --	----	ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥
رام جنا ہرِ آپِ سوارے اپنا بِردُ رکھاوَیگو --3--	----	ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥
ہم پاتھر لوہ لوہ بڈ پاتھر گُر سنگتِ ناو تراوَیگو --	----	ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥
جِءُ ستسنّگتِ ترِئو جُلاہو سنّت جنا منِ بھاوَیگو --4--	----	ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥
کھرے کھروئے بَیٹھت اُوٹھت مارگِ پنّتھِ دھِیاوَیگو --	----	ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥

ستگُر بچن بچن ہے ستگُر پادھرُ مُکت جناوَیگو --5--	----	ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥
ساسن ساسِ ساسِ بلُ پائی ہےَ نِہساسن نامُ دھیاوَیگو --	----	ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥
گُر پرسادی ہئُمےَ بُوجھےَ تَو گُرمتِ نامِ سماوَیگو --6--	----	ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥
ستگُرُ داتا جیء جیئن کو بھاگِہین نہی بھاوَیگو --	----	ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥
پھِر ایہ ویلا ہاتھِ ن آوےَ پرتاپےَ پچھُتاوَیگو --7--	Page# [1310]	ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥੭॥
جے کو بھلا لوڑے بھل اپنا گُر آگےَ ڈھہِ ڈھہِ پاوَیگو --	----	ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ ॥
نانک دئِیا دئِیا کرِ ٹھاکُر مےَ ستگُر بھسم لگاوَیگو --8--3--	----	ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥
کانڑا مہلا[1] 4 -- | محلا[1]-	----	ਕਾਨੜਾ ਮਹਲਾ ੪ ॥
منُ ہرِ رنگِ راتا گاوَیگو --	----	ਮਨੁ ਹਰਿ ਰੰਗਿ ਰਾਤਾ ਗਾਵੈਗੋ ॥
بھےَ بھےَ ترٗاس بھئے ہے نِرمل گُرمتِ لاگِ لگاوَیگو --1-- رہاءُ --	----	ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥

ہر رنگِ راتا سدبَیراگی ہرِ نِکٹ تِنا گھرِ آوَیگو ۔۔	----	ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥
تِن کی پنّک ملےَ تاں جیوا کرِ کِرپا آپ دِواوَیگو ۔۔1۔۔	----	ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥
دُبدھا لوبھِ لگے ہے پّرانٔی منِ کورے رنگُ ن آوَیگو ۔۔	----	ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥
پھرِ اُلٹِئو جنمُ ہووےَ گر بچنی گرُ پُرکھُ ملےَ رنگُ لاوَیگو ۔۔2۔۔	----	ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥
اِندّری دسے دسے پھُنِ دھاوت ترَے گُنِّیا کھِنُ ن ٹِکاوَیگو ۔۔	----	ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥
ستگُر پرچےَ وسگتِ آوےَ موکھ مُکتِ سو پاوَیگو ۔۔3۔۔	----	ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥
اوئنکارِ ایکو روِ رہِیا سبھُ ایکس ماہِ سماوَیگو ۔۔	----	ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥
ایکو رُوپُ ایکو بہُ رنگی سبھُ ایکتُ بچنِ چلاوَیگو ۔۔4۔۔	----	ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥
گرمُکھِ ایکو ایکُ پچھاتا گرمُکھِ ہوءِ لکھاوَیگو ۔۔	----	ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥

گُرمُکھِ جاءِ ملےَ نج مہلی[1]	----	ਗੁਰਮੁਖਿ ਜਾਇ ਮਿਲੈ ਨਿਜ ਮਹਲੀ
انہد سبدُ بجاوَیگو ۔۔5۔۔ | محلی[1]۔		ਅਨਹਦ ਸਬਦੁ ਬਜਾਵੈਗੋ ॥੫॥
جیء جنّت سبھ سِسٹِ اُپائی	----	ਜੀਅ ਜੰਤ ਸਭ ਸਿਸਟਿ ਉਪਾਈ
گُرمُکھِ سوبھا پاوَیگو ۔۔		ਗੁਰਮੁਖਿ ਸੋਭਾ ਪਾਵੈਗੋ ॥
بِنُ گُر بھیٹے کو مہلُ[1] ن پاوےَ	----	ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ
آءِ جاءِ دُکھُ پاوَیگو ۔۔6۔۔ | محلُ[1]۔		ਆਇ ਜਾਇ ਦੁਖੁ ਪਾਵੈਗੋ ॥੬॥
انیک جنم وِچھُڑے میرے پرِّیتم	----	ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ
کرِ کِرپا گُرُو مِلاوَیگو ۔۔		ਕਰਿ ਕਿਰਪਾ ਗੁਰੂ ਮਿਲਾਵੈਗੋ ॥
ستِگُر مِلت مہا سُکھُ پائِیا	----	ਸਤਿਗੁਰ ਮਿਲਤ ਮਹਾ ਸੁਖੁ ਪਾਇਆ
متِ ملِین بِگساوَیگو ۔۔7۔۔		ਮਤਿ ਮਲੀਨ ਬਿਗਸਾਵੈਗੋ ॥੭॥
ہرِ ہرِ کّرِپا کرہُ جگجِیون	----	ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ
مےَ سردھا نامِ لگاوَیگو ۔۔		ਮੈ ਸਰਧਾ ਨਾਮਿ ਲਗਾਵੈਗੋ ॥
نانک گُرُو گُرُو ہےَ ستِگُرُ	----	ਨਾਨਕ ਗੁਰੂ ਗੁਰੂ ਹੈ ਸਤਿਗੁਰੁ
مےَ ستِگُرُ سرنِ مِلاوَیگو ۔۔8۔۔4۔۔		ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥
کانڑا مہلا[1] 4 ۔۔ | محلا[1]۔	----	ਕਾਨੜਾ ਮਹਲਾ ੪ ॥
من گُرمتِ چال چلاوَیگو ۔۔	----	ਮਨ ਗੁਰਮਤਿ ਚਾਲ ਚਲਾਵੈਗੋ ॥
جِءُ مَیگلُ مستُ دِیجےَ تلِ کُنڈّے		ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ
گُر انّکسُ سبدُ دّرِڑاوَیگو ۔۔1۔۔ رہاءُ ۔۔	----	ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥

چلتَو چلےَ چلےَ دہ دہ دِس گُرُ راکھےَ ہرِ لِو لاوَیگو --	----	ਚਲਤਉ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥
سَتِگُرُ سبدُ دےءِ رِد انّترِ مُکھِ انمّرِتُ نامُ چُیاوَیگو --1--	----	ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥
بِسِیئرُ بِسُو بھرے ہےَ پُورن گُرُ گرُڑ سبدُ مُکھِ پاوَیگو --	----	ਬਿਸੀਅਰ ਬਿਸੁ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥
مائِیا بھُئِنّگ تِسُ نیڑِ ن آوےَ بِکھُ جھارِ جھارِ لِو لاوَیگو --2--	----	ਮਾਇਆ ਭੁਇਅੰਗ ਤਿਸੁ ਨੇੜਿ ਨ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥
سُیانُ لوبھُ نگر مہِ سبلا گُرُ کھِن مہِ مارِ کڈھاوَیگو --	----	ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥
ستُ سنّتوکھُ دھرمُ آنِ راکھے ہرِ نگری ہرِ گُن گاوَیگو --3--	----	ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥
پنّکج موہ نِگھرتُ ہےَ پرّانی گُرُ نِگھرت کاڈھِ کڈھاوَیگو --	----	ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥
ترّاہِ ترّاہِ سرنِ جن آئے گُرُ ہاتھی دے نِکلاوَیگو --4--	Page# [1311]	ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥
سُپننّترُ سنّسارُ سبھ باجی[1] سبھُ باجی[2] کھیلُ کھِلاوَیگو -- | [1]بازی-	----	ਸੁਪਨੰਤਰੁ ਸੰਸਾਰੁ ਸਭ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥

[2]بازی-

لاہا نامُ گُرمتِ لےَ چالہُ ہرِ درگہ پیَدھا جاوَیگو ــ5ــ	-----	ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥
ہئُمےَ کرےَ کراوےَ ہئُمےَ پاپ کوئلے آنِ جماوَیگو ــ	-----	ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥
آئِیا کالُ دُکھدائی ہوۓ جو بیجے سو کھولاوَیگو ــ6ــ	-----	ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥
سنّتہُ رام نامُ دھنُ سنّچہُ لےَ کھرچُ چلے پتِ پاوَیگو ــ	-----	ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥
کھاءِ کھرچِ[1] دیوہِ بہُتیرا ہرِ دیدے توٹِ ن آوَیگو ــ7ــ | [1]خرچِ ـ	-----	ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥
رام نام دھنُ ہےَ رِد انتّرِ دھنُ گُر سرنٹائی پاوَیگو ــ	-----	ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥
نانک دئِیا دئِیا کرِ دِینی دُکھُ دالدُ بھنّجِ سماوَیگو ــ8ــ5ــ	-----	ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥
کانڑا مہلا[1] 4 ــ | [1]محلا ـ	-----	ਕਾਨੜਾ ਮਹਲਾ ੪ ॥
منُ ستِگُر سرنِ دھِیاوَیگو ــ	-----	ਮਨੁ ਸਤਿਗੁਰ ਸਰਨਿ ਧਿਆਵੈਗੋ ॥
لوہا ہِرنُ ہووےَ سنّگِ پارس گُن پارس کو ہوءِ آوَیگو ــ1ــ رہاءُ ــ	-----	ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥

سِتگُرُ مہا پُرکھُ ہےَ پارسُ جو لاگےَ سو پھلُ پاوَیگو --	----	ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥
جِءُ گُر اُپدیسِ ترے پّرہِلادا گُرُ سیوکُ پیَج رکھاوَیگو --1--	----	ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥
سِتگُر بچنُ بچنُ ہےَ نیکو گُر بچنی انّمرِتُ پاوَیگو --	----	ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥
جِءُ انّبرِیکِ امرا پد پائے سِتگُر مُکھ بچن دھِیاوَیگو --2--	----	ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥
سِتگُر سرنِ سرنِ منِ بھائی سُدھا سُدھا کرِ دھِیاوَیگو --	----	ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥
دئِیال دِین بھۓ ہےَ سِتگُر ہرِ مارگُ پنّتھُ دِکھاوَیگو --3--	----	ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥
سِتگُر سرنِ پۓ سے تھاپے تِن راکھن کءُ پّربھُ آوَیگو --	----	ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥
جے کو سرُ سنّدھےَ جن اُوپرِ پھِرِ اُلٹو تِسےَ لگاوَیگو --4--	----	ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥
ہرِ ہرِ ہرِ ہرِ ہرِ سرُ سیوہِ تِن درگہ مانُ دِواوَیگو --	----	ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥

گُرمتِ گُرمتِ گُرمتِ دھِیاوہِ ہرِ گلِ مِلِ میلِ مِلاوَیگو --5--	----	ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥
گُرمُکھِ نادُ بیدُ ہےَ گُرمُکھِ گُر پرچےَ نامُ دھِیاوَیگو --	----	ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥
ہرِ ہرِ رُوپُ ہرِ رُوپو ہووَے ہرِ جن کءُ پُوج کراوَیگو --6--	----	ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥
ساکت نر ستِگُرُ نہی کِیا تے بیمُکھ ہرِ بھرماوَیگو --	----	ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥
لوبھ لہرِ سُیان کی سنّگتِ بِکھُ مائِیا کرنّگِ لگاوَیگو --7--	----	ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥
رام نامُ سبھ جگ کا تارکُ لگِ سنّگتِ نامُ دھِیاوَیگو --	----	ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥
نانکُ راکھُ راکھُ پّربھ میرے ستسنّگتِ راکھِ سماوَیگو --8--6-- چھکا --1	----	ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥
کانڑا چھنّت مہلا[1] 5 | محلا[1]-	----	ਕਾਨੜਾ ਛੰਤ ਮਹਲਾ ੫
ੴ ستِگُر پّرسادِ --	Page# [1312]	ੴ ਸਤਿਗੁਰ ਪ੍ਰਸਾਦਿ ॥
سے اُدھرے جِن رام دھِیاۓ --	----	ਸੇ ਉਧਰੇ ਜਿਨ ਰਾਮ ਧਿਆਏ ॥
جتن مائِیا کے کامِ ن آۓ --	----	ਜਤਨ ਮਾਇਆ ਕੇ ਕਾਮਿ ਨ ਆਏ ॥

رام دھیائے سبھِ پھل پائے دھنِ دھنِّ تے بڈبھا گییا --	----	ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥
ستسنگِ جاگے نامِ لاگے ایک سِءُ لِو لا گییا --	----	ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥
تجِ مان موہ بِکار سادھُو لگِ ترءُ تِن کَے پائے --	----	ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥
بِنونتِ نانک سرنِّ سُیامی بڈبھاگِ درسنُ پائے --1--	----	ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
مِلِ سادھُو نِت بھجہ نارائِنّ --	----	ਮਿਲਿ ਸਾਧੂ ਨਿਤ ਭਜਹ ਨਾਰਾਇਣ ॥
رسکِ رسکِ سُیامی گُنّ گائِنّ --	----	ਰਸਕਿ ਰਸਕਿ ਸੁਆਮੀ ਗੁਣ ਗਾਇਣ ॥
گُنّ گاءِ جیوہ ہرِ امِءُ پیوہ جنم مرنّا بھاگئے --	----	ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥
ستسنگِ پائیئَے ہرِ دھیائیئَے بہُڑِ دُوکھُ ن لاگئے --	----	ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥
کرِ دئِیا داتے پُرکھ بِدھاتے سنّت سیو کمائِنّ --	----	ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥
بِنونتِ نانک جن دھُورِ بانْچھِ ہر درس سہج سمائِنّ --2--	----	ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
سگلے جنّت بھجہُ گوپالے --	----	ਸਗਲੇ ਜੰਤ ਭਜਹੁ ਗੋਪਾਲੈ ॥

جپ تپ سنّجم پُورن گھالے --	----	ਜਪ ਤਪ ਸੰਜਮ ਪੂਰਨ ਘਾਲੈ ॥
نِت بھجۂ سُیامی انترجامی سپھل جنمُ سبائِیا --	----	ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥
گوبِدُ گائیٔے نِت دھیائیٔے پرواڼُ سوئی آئیا --	----	ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥
جپ تاپ سنّجم ہرِ ہرِ نرنّجن گوبِنّد دھنُ سنّگِ چالے --	----	ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥
بِنونّتِ نانک کرِ دئِیا دِیجَے ہرِ رتنُ بادھءُ پالے --3--	----	ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
منّگلچار چوج آنندا --	----	ਮੰਗਲਚਾਰ ਚੋਜ ਆਨੰਦਾ ॥
کرِ کرِپا ملے پرمانّدا --	----	ਕਰਿ ਕਿਰਪਾ ਮਿਲੇ ਪਰਮਾਨੰਦਾ ॥
پّربھ ملے سُیامی سُکھھگامی اِچھ من کی پُنّنیا --	----	ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥
بجی بدھائی سہجے سمائی بہُڑِ دُوکھِ ن رُنّنیا --	----	ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥
لے کنّٹھِ لائے سُکھ دِکھائے بِکار بنسے منّدا --	----	ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥
بِنونّتِ نانک ملے سُیامی پُرکھ پرمانّدا --4--1--	----	ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥

کانڑے کی وار مہلا[1] 4 | [1]محلا-	----	ਕਾਨੜੇ ਕੀ ਵਾਰ ਮਹਲਾ ੪
مُوسے کی وار کی دھُنی	----	ਮੂਸੇ ਕੀ ਵਾਰ ਕੀ ਧੁਨੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سلوک م: 4 --	----	ਸਲੋਕ ਮਃ ੪ ॥
رام نامُ نِدھانُ ہرِ گُرمتِ رکھُ اُر دھارِ --	----	ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥
داسن داسا ہوءِ رہُ ہئُمےَ بِکھِیا مارِ --	----	ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥
جنمُ پدارتھُ جِیتِیا کدے ن آوےَ ہارِ --	----	ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥
دھنُ دھنُ وڈبھاگی نانکا جِن گُرمتِ ہرِ رسُ سارِ --1--	----	ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
م: 4 --	----	ਮਃ ੪ ॥
گوِںّدُ گوِدُ گوِدُ ہرِ گوِدُ گُنّی نِدھانُ --	----	ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥
گوِدُ گوِدُ گُرمتِ دھِیائیَۓ تا درگہ پائیۓَ مانُ --	----	ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾ ਦਰਗਹ ਪਾਈਐ ਮਾਨੁ ॥
گوِدُ گوِدُ گوِدُ جپِ مُکھُ اُوجلا پردھانُ --	----	ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥

نانکؑ گُرُ گووِنّدُ ہرِ جِتُ مِلِ ہرِ پائِیا نامُ ۔۔2۔۔	----	ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥
پئُڑی ۔۔	Page# [1313]	ਪਉੜੀ ॥
تُونّ آپے ہی سِدھ سادھِکو تُو آپے ہی جُگ جوگِیا ۔۔	----	ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥
تُو آپے ہی رس رسِیئڑا تُو آپے ہی بھوگ بھوگِیا ۔۔	----	ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥
تُو آپے آپِ ورتدا تُو آپے کرہِ سُ ہوگِیا ۔۔	----	ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥
ستسنّگتِ ستِگُر دھنّنُ دھنّنو[1] دھنّن دھنّن دھنو جِتُ مِلِ ہرِ بُلگ[2] بُلوگِیا ۔۔ | [1]دھنّنو۔ [2]بُلغ۔	----	ਸਤਸੰਗਤਿ ਸਤਿਗੁਰ ਧੰਨੁ ਧੰਨੋ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
سبھِ کہہُ مُکھہُ ہرِ ہرِ ہرے ہرِ ہرِ ہرے ہرِ بولت سبھِ پاپ لہوگِیا ۔۔1۔۔	----	ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥
سلوکؑ مہلا[1] 4 ۔۔ | [1]محلا۔	----	ਸਲੋਕ ਮਹਲਾ ੪ ॥
ہرِ ہرِ ہرِ ہرِ نامُ ہےَ گُرمُکھِ پاوےَ کوءِ ۔۔	----	ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥
ہئُمےَ ممتا ناسُ ہوءِ دُرمتِ کڈھےَ دھوءِ ۔۔	----	ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥

نانکؑ اندِنُ گُنڑ اُچرےَ جِن کےٴُ دھُرِ لِکھیا ہوءِ --1--	----	ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥
م: 4 --	----	ਮਃ ੪ ॥
ہرِ آپے آپِ دئِیالُ ہرِ آپے کرے سُ ہوءِ --	----	ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥
ہرِ آپے آپِ ورتدا ہرِ جیوڈُ اورُ ن کوءِ --	----	ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥
جو ہرِ پرّبھ بھاوےَ سو تھیئےَ جو ہرِ پرّبھ کرے سُ ہوءِ --	----	ਜੋ ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥
کِیمتِ[1] کنےَ ن پائِیا بیئنّتُ پرّبھُو ہرِ سوءِ -- | [1]قیمتِ-	----	ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥
نانکؑ گُرمُکھِ ہرِ سالاہِیا[1] تنُ منُ سِیتلُ ہوءِ --2-- | [1]سالاحِیا-	----	ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥
پئُڑی --	----	ਪਉੜੀ ॥
سبھ جوتِ تیری جگجِیونا تُو گھٹِ گھٹِ ہرِ رنّگ رنّگنا --	----	ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥
سبھِ دھِیاوہِ تُدھُ میرے پرِّیتما تُو ستِ ستِ پُرکھ نِرنّجنا --	----	ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥

اِکُ داتا سبھُ جگتُ بھِکھارِییا
ہرِ جاچہِ سبھ منّگ منّگنا --

ਇਕੁ ਦਾਤਾ ਸਭੁ ਜਗਤੁ ਭਿਖਾਰੀਆ
ਹਰਿ ਜਾਚਹਿ ਸਭ ਮੰਗ ਮੰਗਨਾ ॥

سیوکُ ٹھاکُرُ سبھُ تُوہے تُوہے
گُرمتی ہرِ چنّگ چنّگنا --

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ
ਗੁਰਮਤੀ ਹਰਿ ਚੰਗ ਚੰਗਨਾ ॥

سبھِ کہہُ مُکھہُ رِکھیکیسُ ہرے
رِکھیکیسُ ہرے
جِتُ پاوہِ سبھ پھل پھلنا --2--

ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ
ਰਿਖੀਕੇਸੁ ਹਰੇ
ਜਿਤੁ ਪਾਵਹਿ ਸਭ ਫਲ ਫਲਨਾ ॥੨॥

سلوکُ م: 4 --

ਸਲੋਕ ਮਃ ੪ ॥

ہرِ ہرِ نامُ دھِیاءِ من
ہرِ درگہ پاوہِ مانُ --

ਹਰਿ ਹਰਿ ਨਾਮੁ ਧਿਆਇ ਮਨ
ਹਰਿ ਦਰਗਹ ਪਾਵਹਿ ਮਾਨੁ ॥

جو اِچھہِ سو پھلُ پائِسی
گُر سبدی لگےَ دھِیانُ --

ਜੋ ਇਛਹਿ ਸੋ ਫਲੁ ਪਾਇਸੀ
ਗੁਰ ਸਬਦੀ ਲਗੈ ਧਿਆਨੁ ॥

کِلوِکھ پاپ سبھِ کٹِیئہِ
ہئُمےَ چُکےَ گُمانُ --

ਕਿਲਵਿਖ ਪਾਪ ਸਭਿ ਕਟੀਅਹਿ
ਹਉਮੈ ਚੁਕੈ ਗੁਮਾਨੁ ॥

گُرمُکھِ کملُ وِگسِیا
سبھُ آتم بّرہمُ پچھانُ --

ਗੁਰਮੁਖਿ ਕਮਲੁ ਵਿਗਸਿਆ
ਸਭੁ ਆਤਮ ਬ੍ਰਹਮੁ ਪਛਾਨੁ ॥

ہرِ ہرِ کِرپا دھارِ پّربھ
جن نانک جپ ہرِ نامُ --1--

ਹਰਿ ਹਰਿ ਕਿਰਪਾ ਧਾਰਿ ਪ੍ਰਭ
ਜਨ ਨਾਨਕ ਜਪਿ ਹਰਿ ਨਾਮੁ ॥੧॥

م: 4 --

ਮਃ ੪ ॥

ہر ہرِ نامُ پوِت ہےَ نامُ جپت دُکھُ جاءِ --	----	ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥
جِن کءُ پُورب لِکھیا تِن منِ وسِیا آءِ --	----	ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥
ستِگُر کے بھاݨے جو چلےَ تِن دالدُ دُکھُ لہِ جاءِ --	----	ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥
آپݨے بھاݨے کِنے ن پائِئو جن ویکھہُ منِ پتیاءِ --	----	ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥
جنُ نانکُ داسن داسُ ہےَ جو ستِگُر لاگے پاءِ --2--	----	ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥
پئُڑی --	----	ਪਉੜੀ ॥
تُوں تھان تھننّترِ بھرپُورُ ہہِ کرتے سبھ تیری بݨت بݨاوݨی --	----	ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥
رنّگ پرنّگ سِسٹِ سبھ ساجی بہُ بہُ بِدھِ بھانْتِ اُپاوݨی --	----	ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥
سبھ تیری جوتِ جوتی وِچِ ورتہِ گُرمتی تُدھےَ لاوݨی --	Page# [1314]	ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥
جِن ہوہِ دئِیالُ تِن ستِگُرُ میلہِ مُکھِ گُرمُکھِ ہرِ سمجھاوݨی --	----	ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥

سبھِ بولہُ رام رمو سّری رام رمو جِتُ دالدُ دُکھ بھُکھ سبھ لہِ جاوݨی --3--	----	ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥
سلوک م: 4 --	----	ਸਲੋਕ ਮਃ ੪ ॥
ہرِ ہرِ انّمرِتُ نام رسُ ہرِ انّمرِتُ ہرِ اُر دھارِ --	----	ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
وِچِ سنّگتِ ہرِ پرّبھُ ورتدا بُجھہُ سبد وِیچارِ --	----	ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥
منِ ہرِ ہرِ نامُ دھِیائِیا بِکھُ ہئُمےَ کڈھی مارِ --	----	ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥
جِن ہرِ ہرِ نامُ ن چیتِئو تِن جوئےَ جنمُ سبھُ ہارِ --	----	ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥
گُرِ تُٹھےَ ہرِ چیتائِیا ہرِ ناما ہرِ اُر دھارِ --	----	ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥
جن نانک تے مُکھ اُجلے تِتُ سچےَ دربارِ --1--	----	ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥
م: 4 --	----	ਮਃ ੪ ॥
ہرِ کیِرتِ اُتمُ نامُ ہےَ وِچِ کلجُگ کرݨی سارُ --	----	ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥

مت گُرمتِ کیرتِ پائیئےَ ہرِ ناما ہرِ اُرِ ہارُ --	ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥
وڈبھاگی جِن ہرِ دھِیائِیا تِن سئُپِیا ہرِ بھنّڈارُ --	ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥
بِنُ ناوےَ جِ کرم کماوݨے نِت ہئُمےَ ہوءِ کھُیارُ[1] -- | [1] خُیارُ-	ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥
جلِ ہستی ملِ ناوالیئےَ سِرِ بھی پھِرِ پاوےَ چھارُ --	ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥
ہرِ میلہُ ستِگُرُ دئِیا کرِ منِ وسےَ ایکنّکارُ --	ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥
جِن گُرمُکھِ سُݨِ ہرِ منّنِیا جن نانک تِن جیکارُ --2--	ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥
پئُڑی --	ਪਉੜੀ ॥
رام نامُ وکھرُ ہے اُوتمُ ہرِ نائِکُ پُرکھُ ہمارا --	ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥
ہرِ کھیلُ کِیا ہرِ آپے ورتےَ سبھُ جگتُ کِیا ونْجارا --	ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥
سبھ جوتِ تیری جوتی وِچِ کرتے سبھُ سچُ تیرا پاسارا --	ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥

سبھِ دھیاوہِ تُدھُ سپھل سے گاوہِ گُرمتی ہرِ نِرنّکارا ۔۔	----	ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥
سبھِ چوہُ مُکھہُ جگنّناتھُ جگنّناتھُ جگجِیونو جِتُ بھوجل پارِ اُتارا ۔۔4۔۔	----	ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥
سلوک م: 4 ۔۔	----	ਸਲੋਕ ਮਃ ੪ ॥
ہمری جِہوا ایک پّربھ ہرِ کے گُنڑ اگم اتھاہ ۔۔	----	ਹਮਰੀ ਜਿਹਵਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥
ہم کِءُ کرِ جپہ اِیاڑیا ہرِ تُم وڈ اگم اگاہ ۔۔	----	ਹਮ ਕਿਉ ਕਰਿ ਜਪਹ ਇਆਨਿਆ ਹਰਿ ਤੁਮ ਵਡ ਅਗਮ ਅਗਾਹ ॥
ہرِ دیہُ پّربھُو متِ اُوتما گُر ستِگُر کےَ پگِ پاہ ۔۔	----	ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥
ستسنّگتِ ہرِ میلِ پّربھ ہم پاپی سنّگِ تراہ ۔۔	----	ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥
جن نانک کءُ ہرِ بکھسِ[1] لیَہُ ہرِ تُٹھےَ میلِ مِلاہ ۔۔ | [1]بخشِ۔	----	ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥
ہرِ کِرپا کرِ سُنڑِ بینتی ہم پاپی کِرم تراہ ۔۔1۔۔	----	ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥
م: 4 ۔۔	----	ਮਃ ੪ ॥

ہرِ کرہُ کرِپا جگجیونا گُرُ ستِگُرُ میلِ دئِیالُ --	----	ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥
گُر سیوا ہرِ ہم بھائِییا ہرِ ہویا ہرِ کرِپالُ --	----	ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥
سبھ آسا منسا وِسری منِ چوُکا آل جنّجالُ[1] -- | [1] زنّجالُ-	----	ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥
گُرِ تُٹھےَ نامُ دِرڑائِیا ہم کیِۓ سبدِ نِہالُ --	----	ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥
جن نانکِ اتُٹُ دھنُ پائِیا ہرِ ناما ہرِ دھنُ مالُ --2--	Page# [1315]	ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥
پئُڑی --	----	ਪਉੜੀ ॥
ہرِ تُمّہ وڈ وڈے وڈے وڈ اُوچے سبھ اُوپرِ وڈے وڈَونا --	----	ਹਰਿ ਤੁਮ੍ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥
جو دھِیاوہِ ہرِ اپرنّپرُ ہرِ ہرِ ہرِ دھِیاءِ ہرے تے ہونا --	----	ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥
جو گاوہِ سُنہِ تیرا جسُ سُیامی تِن کاٹے پاپ کٹونا --	----	ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥
تُم جیسے ہرِ پُرکھ جانے متِ گُرمتِ مُکھِ وڈ وڈ بھاگ وڈونا --	----	ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥

سبھِ دھیاوہُ آدِ ستے جُگادِ ستے پرتکھِ ستے سدا سدا ستے	----	ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ
جنُ نانکُ داسُ دسونا --5--		ਜਨੁ ਨਾਨਕੁ ਦਾਸੁ ਦਸੋਨਾ ॥੫॥
سلوک م: 4 --	----	ਸਲੋਕ ਮਃ ੪ ॥
ہمرے ہرِ جگجیونا ہرِ جپئو ہرِ گُر منّت --	----	ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥
ہرِ اگمُ اگوچرُ اگمُ ہرِ ہرِ مِلیا آءِ اچِنّت --	----	ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥
ہرِ آپے گھٹِ گھٹِ ورتدا ہرِ آپے آپِ بِئنّت --	----	ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥
ہرِ آپے سبھ رس بھوگدا ہرِ آپے کولا کنّت --	----	ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥
ہرِ آپے بھِکھیا پائِدا سبھ سِسٹِ اُپائی جیء جنّت --	----	ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥
ہرِ دیوہُ دانُ دئیال پّربھ ہرِ مانگہِ ہرِ جن سنّت --	----	ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥
جن نانک کے پّربھ آءِ مِلُ ہم گاوہ ہرِ گُݨ چھنّت --1--	----	ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥
م: 4 --	----	ਮਃ ੪ ॥

ہرِ پرّبھُ سجنڑُ نامُ ہرِ مےَ منِ تنِ نامُ سریرِ --	----	ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥
سبھِ آسا گرُمُکھِ پُورِییا جن نانک سُنڑِ ہرِ دھیر --2--	----	ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥
پئُڑی --	----	ਪਉੜੀ ॥
ہرِ اُوتمُ ہریا نامُ ہے ہرِ پُرکھُ نرنّجنُ مئُلا --	----	ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥
جو جپدے ہرِ ہرِ دِنسُ راتِ تِن سیوے چرن نِت کئُلا --	----	ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥
نِت سارِ سمالّہےَ سبھ جیء جنّت ہرِ وسےَ نِکٹِ سبھ جئُلا --	----	ਨਿਤ ਸਾਰਿ ਸਮਾਲ੍ਹੈ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥
سو بُوجھےَ جِسُ آپِ بُجھائِسی جِسُ ستِگُرُ پُرکھُ پرّبھُ سئُلا --	----	ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥
سبھِ گاوہُ گُنڑ گووِنّد ہرے گووِنّد ہرے گووِنّد ہرے گُنڑ گاوت گُنّی سمئُلا --6--	----	ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥
سلوک م: 4 --	----	ਸਲੋਕ ਮਃ ੪ ॥
سُتیا ہرِ پرّبھُ چیتِ منِ ہرِ سہجِ سمادھِ سماءِ --	----	ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥

جن نانک ہرِ ہرِ چاۓ منِ گرُ تُٹھا میلے ماۓ --1--	----	ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥
م: 4 --	----	ਮਃ ੪ ॥
ہرِ اِکسُ سیتی پِرہڑی ہرِ اِکو میرے چِتِ --	----	ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥
جن نانک اِکُ ادھارُ ہرِ پّربھ اِکس تے گتِ پتِ --2--	----	ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥
پئُڑی --	----	ਪਉੜੀ ॥
پنّچے سبد وجے متِ گرُمتِ وڈبھاگی انہدُ وجِیا --	----	ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥
آند مُولُ رامُ سبھُ دیکھِیا گر سبدی گووِدُ گجِیا --	----	ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥
آدِ جُگادِ ویسُ ہرِ ایکو متِ گرُمتِ ہرِ پّربھُ بھجِیا --	----	ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
ہرِ دیوہُ دانُ دئِیال پّربھ جن راکھہُ ہرِ پّربھ لجِیا --	----	ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥
سبھِ دھنّنُ کہہُ گرُ ستگُرو گرُ ستگُرو جِتُ مِلِ ہرِ پڑدا کجِیا --7--	----	ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥
سلوکُ م: 4 --	----	ਸਲੋਕੁ ਮਃ ੪ ॥

بھگتِ سرووُر اُچھلے
سُبھر بھرے وہنّنِ --

Page#
[1316]

ਭਗਤਿ ਸਰੋਵਰੁ ਉਛਲੈ
ਸੁਭਰ ਭਰੇ ਵਹੰਨਿ ॥

جِنا ستگُر منّنِیا
جن نانک وڈ بھاگ لہنّنِ --1--

ਜਿਨਾ ਸਤਿਗੁਰੁ ਮੰਨਿਆ
ਜਨ ਨਾਨਕ ਵਡ ਭਾਗ ਲਹੰਨਿ ॥੧॥

م: 4 --

ਮਃ ੪ ॥

ہرِ ہرِ نام اسنّکھ ہرِ
ہرِ کے گُن کتھنُ ن جاہِ --

ਹਰਿ ਹਰਿ ਨਾਮ ਅਸੰਖ ਹਰਿ
ਹਰਿ ਕੇ ਗੁਨ ਕਥਨੁ ਨ ਜਾਹਿ ॥

ہرِ ہرِ اگمُ اگادھِ ہرِ
جن کِتُ بِدھِ مِلِہ مِلاہِ --

ਹਰਿ ਹਰਿ ਅਗਮੁ ਅਗਾਧਿ ਹਰਿ
ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥

ہرِ ہرِ جسُ جپت جپنّت جن
اِکُ تِلُ نہی کیمتِ[1] پاءِ -- | [1]قیمتِ-

ਹਰਿ ਹਰਿ ਜਸੁ ਜਪਤ ਜਪੰਤ ਜਨ
ਇਕੁ ਤਿਲੁ ਨਹੀ ਕੀਮਤਿ ਪਾਇ ॥

جن نانک ہرِ اگم پ٘ربھ
ہرِ میلِ لیَہُ لڑِ لاءِ --2--

ਜਨ ਨਾਨਕ ਹਰਿ ਅਗਮ ਪ੍ਰਭ
ਹਰਿ ਮੇਲਿ ਲੈਹੁ ਲੜਿ ਲਾਇ ॥੨॥

پئُڑی --

ਪਉੜੀ ॥

ہرِ اگمُ اگوچرُ اگمُ ہرِ
کِءُ کرِ ہرِ درسنُ پِکھا --

ਹਰਿ ਅਗਮੁ ਅਗੋਚਰੁ ਅਗਮੁ ਹਰਿ
ਕਿਉ ਕਰਿ ਹਰਿ ਦਰਸਨੁ ਪਿਖਾ ॥

کِچھُ وکھرُ ہوءِ سُ ورنیئے
تِسُ رُوپُ ن رِکھا --

ਕਿਛੁ ਵਖਰੁ ਹੋਇ ਸੁ ਵਰਨੀਐ
ਤਿਸੁ ਰੂਪੁ ਨ ਰਿਖਾ ॥

جِسُ بُجھاۓ آپِ بُجھاءِ دےءِ سوئی جنُ دِکھا --	----	ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥
ستسنگتِ ستِگُر چٹسال ہےَ جِتُ ہرِ گُنْ سِکھا --	----	ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥
دھنُ دھنّنُ سُ رسنا دھنّنُ کر دھنّنُ سُ پادھا ستِگُرو جِتُ مِلِ ہرِ لیکھا لِکھا --8--	----	ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥
سلوک م: 4 --	----	ਸਲੋਕ ਮਃ ੪ ॥
ہرِ ہرِ نامُ انّمرِتُ ہےَ ہرِ جپیِۓ ستِگُر بھاءِ --	----	ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥
ہرِ ہرِ نامُ پوِتُ ہےَ ہرِ جپت سُنت دُکھُ جاءِ --	----	ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥
ہرِ نامُ تِنی آرادھِیا جِن مستکِ لِکھِیا دھُرِ پاءِ --	----	ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥
ہرِ درگہ جن پَینائیئنِ جِن ہرِ منِ وسِیا آءِ --	----	ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥
جن نانک تے مُکھ اُجلے جِن ہرِ سُنِیا منِ بھاءِ --1--	----	ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥
م: 4 --	----	ਮਃ ੪ ॥

ہرِ ہرِ نامُ نِدھانُ ہے گُرمُکھِ پائِیا جاۓ --	----	ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥
جِن دھُرِ مستکِ لِکھیا تِن ستِگُر مِلیا آءِ --	----	ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥
تنُ منُ سِیتلُ ہوئیا سانْتِ وسی منِ آءِ --	----	ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥
نانک ہرِ ہرِ چئُدِیا سبھُ دالدُ دُکھُ لہِ جاءِ --2--	----	ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
پئُڑی --	----	ਪਉੜੀ ॥
ہءُ واریا تِن کءُ سدا سدا جِنا ستِگُر میراپیارا دیکھیا --	----	ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥
تِن کءُ مِلیا میرا ستِگُرو جِن کءُ دھُرِ مستکِ لیکھیا --	----	ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥
ہرِ اگمُ دھِیائِیا گُرمتی تِسُ رُوپ نہی پّربھ ریکھیا --	----	ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪ ਨਹੀ ਪ੍ਰਭ ਰੇਖਿਆ ॥
گُر بچنِ دھِیائِیا جِنا اگمُ ہرِ تے ٹھاکُر سیوک رلِ ایکِیا --	----	ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥
سبھِ کہہُ مُکھہُ نر نرہرے نر نرہرے نر نرہرے ہرِ لاہا ہرِ بھگتِ وِسیکھیا --9--	----	ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥

سلوک م: 4 --	----	ਸਲੋਕ ਮਃ ੪ ॥
رام نامُ رمُ روِ رہے رمُ رامو رامُ رمیتِ --	----	ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥
گھٹ گھٹِ آتم رامُ ہےَ پّربھِ کھیلُ کیئو رنگِ ریتِ --	----	ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥
ہرِ نِکٹِ وسےَ جگجیونا پرگاسُ کیئو گُر میتِ --	----	ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥
ہرِ سُیامی ہرِ پّربھ تِن ملے جِن لِکھیا دھُرِ ہرِ پّریتِ --	----	ਹਰਿ ਸੁਆਮੀ ਹਰਿ ਪ੍ਰਭ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥
جن نانک نامُ دھیائیا گُر بچنِ جپِئو منِ چِیتِ --1--	----	ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥
م: 4 --	Page# [1317]	ਮਃ ੪ ॥
ہرِ پّربھ سجنُ لوڑِ لہُ بھاگِ وسےَ وڈبھاگِ --	----	ਹਰਿ ਪ੍ਰਭ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥
گُرِ پُورےَ دیکھالیا نانک ہرِ لو لاگِ --2--	----	ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥
پئُڑی --	----	ਪਉੜੀ ॥
دھنُ دھن سُہاوی سپھل گھڑی جِتُ ہرِ سیوا منِ بھائی --	----	ਧਨੁ ਧਨ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

ہرِ کتھا سُنٓاوہُ میرے گُرسِکھہُ میرے ہرِ پرّبھ اکتھ کہانْی --	----	ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
کِءُ پائیۓ کِءُ دیکھیۓ میرا ہرِ پرّبھُ سُگھڑُ سُجانْی --	----	ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
ہرِ میلِ دِکھاۓ آپِ ہرِ گُر بچنی نامِ سمانْی --	----	ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
تِن وِٹہُ نانکُ واریا جو جپدے ہرِ نِربانْی --10--	----	ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
سلوک م: 4 --	----	ਸਲੋਕ ਮਃ ੪ ॥
ہرِ پرّبھ رتے لوئِنْا گِیان انّجنُ گُرُ دےءِ --	----	ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥
مےَ پرّبھُ سجنْ پائِیا جن نانک سہجِ ملےءِ --1--	----	ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥
م: 4 --	----	ਮਃ ੪ ॥
گُرمُکھِ انّترِ سانْتِ ہےَ مِن تِن نامِ سماءِ --	----	ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
نامُ چِتوےَ نامو پڑھےَ نامِ رہےَ لِو لاءِ --	----	ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥

نامُ پدارتھُ پائیئےَ چِنّتا گئی بِلاءِ --	ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥
ستگُرِ ملِئےَ نامُ اُوپجےَ ترِسنا بھُکھ سبھ جاءِ --	ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥
نانک نامے رتِیا نامو ملَے پاءِ --2--	ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥
پئُڑی --	ਪਉੜੀ ॥
تُدھُ آپے جگتُ اُپاءِ کےَ تُدھُ آپے وسگتِ کیتا --	ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥
اِکِ منمُکھ کرِ ہارائیئنُ اِکنا میلِ گُرُو تِنا جِیتا --	ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥
ہرِ اُوتمُ ہرِ پرّبھ نامُ ہے گُر بچنِ سبھاگے لِیتا --	ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥
دُکھُ دالدُ سبھو لہِ گئیا جاں ناءُ گُرُو ہرِ دِیتا --	ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥
سبھِ سیوہُ موہنو منموہنو جگموہنو جِنِ جگتُ اُپاءِ سبھو وسِ کیتا --11--	ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥
سلوک م: 4 --	ਸਲੋਕ ਮਃ ੪ ॥

من انترِ ہئُمےَ روگُ ہےَ
بھّرمِ بھُولے منمُکھ دُرجنا --

ਮਨ ਅੰਤਰਿ ਹਉਮੈ ਰੋਗੁ ਹੈ
ਭ੍ਰਮਿ ਭੂਲੇ ਮਨਮੁਖ ਦੁਰਜਨਾ ॥

نانکُ روگُ وِجاءِ
مِلِ ستِگُر سادھُو سجنا --1--

ਨਾਨਕ ਰੋਗੁ ਵਞਾਇ
ਮਿਲਿ ਸਤਿਗੁਰ ਸਾਧੂ ਸਜਨਾ ॥੧॥

م: 4 --

ਮਃ ੪ ॥

منُ تنُ تامِ سگاروا
جاں دیکھا ہرِ نیَنٹےَ --

ਮਨੁ ਤਨੁ ਤਾਮਿ ਸਗਾਰਵਾ
ਜਾਂ ਦੇਖਾ ਹਰਿ ਨੈਣੇ ॥

نانکُ سو پّربھ مےَ ملےَ
ہءُ جیوا سدُ سُنٹےَ --2--

ਨਾਨਕ ਸੋ ਪ੍ਰਭੁ ਮੈ ਮਿਲੈ
ਹਉ ਜੀਵਾ ਸਦੁ ਸੁਣੇ ॥੨॥

پئُڑی --

ਪਉੜੀ ॥

جگنّناتھ جگدِیسر کرتے
اپرنّپر پُرکھُ اتولُ --

ਜਗੰਨਾਥ ਜਗਦੀਸਰ ਕਰਤੇ
ਅਪਰੰਪਰ ਪੁਰਖੁ ਅਤੋਲੁ ॥

ہرِ نامُ دھِیاوہُ میرے گُرسِکھہُ
ہرِ اُوتمُ ہرِ نامُ امولُ --

ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ
ਹਰਿ ਊਤਮੁ ਹਰਿ ਨਾਮੁ ਅਮੋਲੁ ॥

جِن دھِیائِیا ہِردے دِنسُ راتِ
تے ملے نہی ہرِ رولُ --

ਜਿਨ ਧਿਆਇਆ ਹਿਰਦੇ ਦਿਨਸੁ ਰਾਤਿ
ਤੇ ਮਿਲੇ ਨਹੀ ਹਰਿ ਰੋਲੁ ॥

وڈبھاگی سنّگتِ ملےَ
گُر ستِگُر پُورا بولُ --

ਵਡਭਾਗੀ ਸੰਗਤਿ ਮਿਲੈ
ਗੁਰ ਸਤਿਗੁਰ ਪੂਰਾ ਬੋਲੁ ॥

سبھِ دھیاوہُ نر نارائنٛو نارائنٛو جِتُ چُوکا جم جھگڑُ جھگولُ --12--	----	ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥
سلوک م: 4 --	----	ਸਲੋਕ ਮਃ ੪ ॥
ہرِ جن ہرِ ہرِ چئُدِیا سرُ سنّدھِیا گاوار --	----	ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥
نانک ہرِ جن ہرِ لِو اُبرے جِن سنّدھِیا تِسُ پھِرِ مار --1--	----	ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥
م: 4 --	----	ਮਃ ੪ ॥
اکھی پریم کسائیِیا ہرِ ہرِ نامُ پِکھنّنِ --	----	ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ੍ ॥
جے کرِ دُوجا دیکھدے جن نانک کڈھِ دِچنّنِ --2--	Page# [1318]	ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨਿ੍ ॥੨॥
پئُڑی --	----	ਪਉੜੀ ॥
جلِ تھلِ مہیئلِ پُورنو اپرنّپرُ سوئی --	----	ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥
جیء جنّت پرتِپالدا جو کرے سُ ہوئی --	----	ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥
مات پِتا سُت بھرات مِیت تِسُ بِنُ نہی کوئی --	----	ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥

گھٹِ گھٹِ انّترِ روِ رہِیا جپِئہُ جن کوئی --	----	ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥
سگل جپہُ گوپال گُن پرگٹُ سبھ لوئی --13--	----	ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥
سلوک م: 4 --	----	ਸਲੋਕ ਮਃ ੪ ॥
گُرمُکھِ ملے سِ سجنّا ہرِ پرّبھ پائِیا رنّگُ --	----	ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥
جن نانکُ نامُ سلاہِ[1] تُو لُڈِ لُڈِ درگہِ ونّجُ --1-- | [1]سلاحِ-	----	ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥
م: 4 --	----	ਮਃ ੪ ॥
ہرِ تُوہے داتا سبھس دا سبھِ جیء تُمّہارے --	----	ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਹ੍ਹਾਰੇ ॥
سبھِ تُدھےَ نو آرادھدے دانُ دیہِ پیارے --	----	ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥
ہرِ داتےَ داتارِ ہتھُ کڈھِیا مِیہُ وُٹھا سَیسارے --	----	ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥
انّنُ جنّمِیا کھیتی بھاءُ کرِ ہرِ نامُ سمّہارے --	----	ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ ॥

جنُ نانکُ منّگےَ دانُ پرّبھ ہرِ نامُ ادھارے --2--	----	ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥
پئُڑی --	----	ਪਉੜੀ ॥
اِچھا من کی پوُرِیۓَ جپِیۓَ سُکھ ساگرُ --	----	ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥
ہرِ کے چرن ارادھِیئہِ گُر سبدِ رتناگرُ --	----	ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥
مِلِ سادھو سنّگِ اُدھارُ ہوءِ پھاٹےَ جم کاگرُ --	----	ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥
جنم پدارتھُ جتیِۓَ جپ ہرِ بیَراگرُ --	----	ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥
سبھِ پوہُ سرنِ ستِگُرو کی بنسےَ دُکھ داگرُ --14--	----	ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥
سلوک م: 4 --	----	ਸਲੋਕ ਮਃ ੪ ॥
ہءُ ڈھوُنّڈھیندی سجنّا سجنُ میَڈےَ نالِ --	----	ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥
جن نانک الکھُ ن لکھیۓَ گُرمُکھِ دیہِ دِکھالِ --1--	----	ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥
م: 4 --	----	ਮਃ ੪ ॥

نانک پّریت لائی تِن سچے تِس بِن رہݨُ ن جائی --	----	ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥
سَتگُر ملے ت پُورا پائیٔے ہرِ رس رسن رسائی --2--	----	ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
پئُڑی --	----	ਪਉੜੀ ॥
کوئی گاوے کو سُݨٔے کو اُچرِ سُناوے --	----	ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥
جنم جنم کی مل اُترے من چِنّدیا پاوے --	----	ਜਨਮ ਜਨਮ ਕੀ ਮਲੁ ਉਤਰੇ ਮਨ ਚਿੰਦਿਆ ਪਾਵੈ ॥
آوݨُ جاݨا مٹیٔے ہرِ کے گُݨ گاوے --	----	ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥
آپِ ترہِ سنّگی تراہِ سبھ کُٹنّبُ تراوے --	----	ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥
جن نانکُ تِس بلِہارݨٔے جو میرے ہرِ پّربھ بھاوے --15--1-- سُدھ --	----	ਜਨ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥
راگُ کانڑا باݨْی نامدیو جیءُ کی	----	ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اَیسو رام راءِ انّترجامی --	----	ਐਸੋ ਰਾਮ ਰਾਇ ਅੰਤਰਜਾਮੀ ॥

جَیسے درپن ماہِ بدن پروانی --1-- رہاءُ --	----	ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥
بسےَ گھٹا گھٹ لیپ ن چھیپےَ --	----	ਬਸੈ ਘਟਾ ਘਟ ਲੀਪ ਨ ਛੀਪੈ ॥
بنّدھن مُکتا جاتُ ن دِسےَ --1--	----	ਬੰਧਨ ਮੁਕਤਾ ਜਾਤੁ ਨ ਦੀਸੈ ॥੧॥
پانی ماہِ دیکھُ مُکھُ جَیسا --	----	ਪਾਨੀ ਮਾਹਿ ਦੇਖੁ ਮੁਖੁ ਜੈਸਾ ॥
نامے کو سُیامی بیِٹھلُ اَیسا --2--1--	----	ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥
راگُ کلِیان مہلا[1] 4 | [1]محلا-	----	ਰਾਗੁ ਕਲਿਆਨ ਮਹਲਾ ੪
ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپّرسادِ --	Page# [1319]	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
راما رم رامےَ انّتُ ن پائِیا --	----	ਰਾਮਾ ਰਮ ਰਾਮੈ ਅੰਤੁ ਨ ਪਾਇਆ ॥
ہم بارِک پّرتِپارے تُمرے تُو بڈ پُرکھُ پِتا میرا مائِیا --1-- رہاءُ --	----	ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥
ہرِ کے نام اسنّکھ اگم ہہِ اگم اگم ہرِ رائِیا --	----	ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥
گُنٹی گِیانی سُرتِ بہُ کیِنی اِکُ تِلُ نہی کیِمتِ[1] پائِیا --1-- |	----	ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥
[1]قیمتِ-		
گوبِد گُنٹ گوبِد سدا گاوہِ گُنٹ گوبِد انّتُ ن پائِیا --	----	ਗੋਬਿਦ ਗੁਣ ਗੋਬਿਦ ਸਦਾ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥

تُو امِت اتولُ اپرنّپر سُیامی بہُ جپیۓ تھاہ ن پائیا --2--	----	ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥
اُستتِ کرہِ تُمری جن مادھَو گُن گاوہِ ہرِ رائِیا --	----	ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥
تُمّ جل ندھِ ہم مینے تُمرے تیرا انّتُ ن کتہُو پائیا --3--	----	ਤੁਮ੍ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥
جن کءُ کرِپا کرہُ مدھسُودن ہرِ دیوہُ نامُ جپائِیا --	----	ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥
مےَ مُورکھ انّدھُلے نامُ ٹیک ہے جن نانک گُرمُکھِ پائِیا --4--1--	----	ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥
کلیانُ مہلا[1] 4 -- | محلا[1]	----	ਕਲਿਆਨੁ ਮਹਲਾ ੪ ॥
ہرِ جنُ گُن گاوت ہسِیا --	----	ਹਰਿ ਜਨੁ ਗੁਨ ਗਾਵਤ ਹਸਿਆ ॥
ہر ہر بھگتِ بنی متِ گُرمتِ دھُرِ مستکِ پّربھِ لِکھیا --1-- رہاءُ --	----	ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥
گُر کے پگ سِمرءُ دِنُ راتی مَن ہرِ ہرِ ہرِ بسِیا --	----	ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥
ہرِ ہرِ ہرِ کیِرتِ جگِ ساری گھسِ چنّدنُ جسُ گھسِیا --1--	----	ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥

ہرِ جن ہرِ ہرِ ہرِ لِو لائی سبھِ ساکت کھوجِ پئِیا --	----	ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥
جِ ءُ کِرت سنّجوگِ چلِئو نرِ نِنّدکُ پگُ ناگنِ چھُہِ جلِیا --2--	----	ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥
جن کے تُمّہ ہرِ راکھے سُیامی تُمّہ جُگِ جُگِ جن رکھِیا --	----	ਜਨ ਕੇ ਤੁਮ੍ ਹਰਿ ਰਾਖੇ ਸੁਆਮੀ ਤੁਮ੍ ਜੁਗਿ ਜੁਗਿ ਜਨ ਰਖਿਆ ॥
کہا بھئِیا دَیتِ کری بکھِیلی[1] سبھ کرِ کرِ جھرِ پرِیا --3-- | [1]بخِیلی-	----	ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥
جیتے جی ء جنّت پّربھِ کیئے سبھِ کالےَ مُکھِ گّرسِیا --	----	ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥
ہرِ جن ہرِ ہرِ ہرِ پّربھِ راکھے جن نانک سرنِ پئِیا --4--2--	----	ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥
کلِیان مہلا[1] 4 -- | [1]محلا-	----	ਕਲਿਆਨ ਮਹਲਾ ੪ ॥
میرے من جپُ جپِ جگنّناتھے --	----	ਮੇਰੇ ਮਨ ਜਪੁ ਜਪਿ ਜਗੰਨਾਥੇ ॥
گُر اُپدیسِ ہرِ نامُ دھِیائِئو سبھِ کِلبِکھ دُکھ لاتھے --1-- رہاءُ --	Page# [1320]	ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥
رسنا ایک جسُ گاءِ ن ساکےَ بہُ کیجےَ بہُ رسُنتھے --	----	ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥

بار بار کھِنُ پل سبھِ گاوہِ گُن کہِ ن سکہِ پّربھ تُمنتھے --1--	----	ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥
ہم بہُ پّریتِ لگی پّربھ سُیامی ہم لوچہ پّربھُ دِکھنتھے --	----	ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥
تُم بڈ داتے جیء جیئن کے تُم جانہُ ہم برِتھے --2--	----	ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥
کوئی مارگُ پنّتھُ بتاوے پّربھ کا کہُ تِن کءُ کِیا دِنتھے --	----	ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥
سبھُ تنُ منُ ارپءُ ارپِ اراپءُ کوئی میلےَ پّربھ مِلتھے --3--	----	ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥
ہرِ کے گُن بہُت بہُت بہُ سوبھا ہم تُچھ کرِ کرِ برنتھے --	----	ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥
ہمری متِ وسگتِ پّربھ تُمرےَ جن نانک کے پّربھ سمرتھے --4--3--	----	ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥
کلیان مہلا[1] 4 -- | محلا[1]-	----	ਕਲਿਆਨ ਮਹਲਾ ੪ ॥
میرے من جپِ ہرِ گُن اکتھ سُنتھئی --	----	ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
دھرمُ ارتھُ سبھُ کامُ موکھُ ہےَ جن پیچھےَ لگِ پھِرتھئی --1-- رہاءُ --	----	ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥

سو ہرِ ہرِ نامُ دھیاوے ہرِ جنُ جِس بڈبھاگ متھئی --	----	ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥
جہ درگہِ پربھُ لیکھا ماگےَ تہ چھٹےَ نامُ دھیائتھئی --1--	----	ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥
ہمرے دوکھ بہُ جنم جنم کے دُکھُ ہئُمےَ میلُ لگتھئی --	----	ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥
گُرِ دھارِ کرِپا ہرِ جلِ ناوائے سبھ کِلبِکھ پاپ گتھئی --2--	----	ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥
جن کےَ رِد انترِ پربھُ سُیامی جن ہرِ ہرِ نامُ بھجتھئی --	----	ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥
جہ انتی اَئُسرُ آءِ بنتُ ہےَ تہ راکھےَ نامُ ساتھئی --3--	----	ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥
جن تیرا جسُ گاوہِ ہرِ ہرِ پربھ ہرِ جپئیو جگنّتھئی --	----	ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥
جن نانک کے پربھ راکھے سُیامی ہم پاتھر رکھُ بُڈتھئی --4--4--	----	ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥
کلیان مہلا[1] 4 -- | محلا[1]	----	ਕਲਿਆਨ ਮਹਲਾ ੪ ॥
ہمری چتونی ہرِ پربھُ جانےَ --	----	ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥

اَئُرُ کوئی نِنّد کرےَ ہرِ جن کی پّربھُ تا کا کِہیا اِکُ تِلُ نہی مانےَ --1-- رہاءُ --	----	ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥
اَئُر سبھ تیاگِ سیوا کرِ اچُت جو سبھ تے اُوچ ٹھاکُرُ بھگوانےَ --	----	ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥
ہرِ سیوا تے کالُ جوہِ ن ساکےَ چرنی آءِ پوےَ ہرِ جانےَ --1--	----	ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥
جا کءُ راکھِ لےءِ میرا سُیامی تا کءُ سُمتِ دےءِ پےَ کانےَ --	----	ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥
تا کءُ کوئی اپرِ ن ساکےَ جا کی بھگتِ میرا پّربھُ مانےَ --2--	----	ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥
ہرِ کے چوج وِڈان دیکھُ جن جو کھوٹا کھرا اِکُ نِمکھ پچھانےَ --	----	ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥
تا تے جن کءُ اندُ بھئِیا ہےَ رِد سُدھ ملے کھوٹے پچھُتانےَ --3--	----	ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥
تُم ہرِ داتے سمرتھ سُیامی اِکُ ماگءُ تُجھ پاسہُ ہرِ دانےَ --	----	ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥

جن نانک کءُ ہرِ کرِپا کرِ دِجےَ سد بسہِ رِدے موہِ ہرِ چرانےَ --4--5--	----	ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥
کلِیان مہلا[1] 4 -- | [1]محلا-	----	ਕਲਿਆਨ ਮਹਲਾ ੪ ॥
پّربھ کیِجےَ کرِپا نِدھان ہم ہرِ گُن گاوگے --	Page# [1321]	ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
ہءُ تُمری کرءُ نِت آس پّربھ موہِ کب گلِ لاوگے --1-- رہاءُ --	----	ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥
ہم بارِک مُگدھ اِیان پِتا سمجھاوگے --	----	ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
سُت کھِنُ کھِنُ بھُولِ بِگارِ جگت پِت بھاوگے --1--	----	ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥
جو ہرِ سُیامی تُم دیہُ سوئی ہم پاوگے --	----	ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
موہِ دُوجی ناہی ٹھئُر جِسُ پہِ ہم جاوگے --2--	----	ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥
جو ہرِ بھاوہِ بھگت تِنا ہرِ بھاوگے --	----	ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥

جوتی جوتِ مِلاءِ جوتِ رلِ جاوگے --3--	----	ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥
ہرِ آپے ہوءِ کرِپالُ آپِ لِو لاوگے --	----	ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
جنُ نانکُ سرنِ دُیارِ ہرِ لاج رکھاوگے --4--6-- چھکا 1 --	----	ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥
کلِیانُ بھوپالی مہلا[1] 4 | [1]محلا-	----	ਕਲਿਆਨੁ ਭੋਪਾਲੀ ਮਹਲਾ ੪
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
پاربّرہمُ پرمیسُرُ سُیامی دُوکھ نِوارنُ نارائنٹے --	----	ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥
سگل بھگت جاچہِ سُکھ ساگر بھو نِدھِ ترنٹ ہرِ چِنّتامنٹے --1-- رہاءُ --	----	ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥
دِین دئِیال جگدِیس دمودر ہرِ انّترجامی گوبِنّدے --	----	ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥
تے نِربھءُ جن سّرِیرامُ دھِیائِیا گُرمتِ مُرارِ ہرِ مُکنّدے --1--	----	ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
جگدِیسُر چرن سرن جو آئے تے جن بھو نِدھِ پارِ پرے --	----	ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥

بھگت جنا کی پیج ہرِ راکھےَ جن نانک آپِ ہرِ کرِپا کرے --2--1--7--	----	ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
راگُ کلِیانُ مہلا[1] 5 گھرُ 1 | محلا[1]۔	----	ਰਾਗੁ ਕਲਿਆਨੁ ਮਹਲਾ ੫ ਘਰੁ ੧
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
ہمارےَ ایہ کِرپا کیِجےَ --	----	ਹਮਾਰੈ ਏਹ ਕਿਰਪਾ ਕੀਜੈ ॥
الِ مکرنّد چرن کمل سِءُ منُ پھیرِ پھیرِ رِجھےَ --1-- رہاءُ --	----	ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥
آن جلا سِءُ کاجُ ن کچھُوئےَ ہرِ بُونّد چاترِک کءُ دِجےَ --1--	----	ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
بِنُ ملبے ناہی سنّتوکھا پیکھِ درسنُ نانکُ جیِجےَ --2--1--	----	ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
کلِیان مہلا[1] 5 -- | محلا[1]۔	----	ਕਲਿਆਨ ਮਹਲਾ ੫ ॥
جاچِکُ نامُ جاچےَ جاچےَ --	----	ਜਾਚਿਕੁ ਨਾਮੁ ਜਾਚੈ ਜਾਚੈ ॥
سرب دھار سرب کے نائِک سُکھ سمُوہ کے داتے --1-- رہاءُ --	----	ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
کیتی کیتی مانْگنِ ماگےَ بھاوِنیا سو پائیِئےَ --1--	----	ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥

سپھل سپھل سپھل درسُ رے پرسِ پرسِ گُن گائیئَ ۔۔	----	ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
نانکَ تت تت سِءُ ملیئَ ہِیرے ہِیرُ بِدھائیئَ ۔۔2۔۔2۔۔	----	ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥
کلِیان مہلا[1] 5 ۔۔ | [1]محلا۔	----	ਕਲਿਆਨ ਮਹਲਾ ੫ ॥
میرے لالن کی سوبھا ۔۔	Page# [1322]	ਮੇਰੇ ਲਾਲਨ ਕੀ ਸੋਭਾ ॥
سد نوتن من رنّگی سوبھا ۔۔1۔۔ رہاءُ ۔۔	----	ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥
بّرہم مہیس سِدھ مُنِ اِندّرا بھگتِ دانُ جسُ منّگی ۔۔1۔۔	----	ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥
جوگ گِیان دھِیان سیکھناگےَ سگل جپہِ ترنّگی ۔۔	----	ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥
کہُ نانک سنّتن بلِہارے جو پّربھ کے سد سنّگی ۔۔2۔۔3۔۔	----	ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥
کلِیان مہلا[1] 5 گھرُ 2 | [1]محلا۔	----	ਕਲਿਆਨ ਮਹਲਾ ੫ ਘਰੁ ੨
ੴ ستِگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
تیرےَ مانِ ہرِ ہرِ مانِ ۔۔	----	ਤੇਰੈ ਮਾਨਿ ਹਰਿ ਹਰਿ ਮਾਨਿ ॥
نَین بَین سّرون سُنیئَ انّگ انّگے سُکھ پّرانِ ۔۔1۔۔ رہاءُ ۔۔	----	ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

اِت اُت دہ دِس روِئو میرتِنہِ سمانِ --1--	----	ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥
جت کتا تت پیکھیۓَ ہرِ پُرکھ پتِ پردھان --	----	ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥
سادھسنّگِ بھّرم بھےَ مٹے کتھے نانک بّرہم گِیان --2--1--4--	----	ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥
کلِیان مہلا[1] 5 -- | [1]محلا-	----	ਕਲਿਆਨ ਮਹਲਾ ੫ ॥
گُن ناد دھُنِ اننّد.بید --	----	ਗੁਨ ਨਾਦ ਧੁਨਿ ਅਨੰਦ ਬੇਦ ॥
کتھت سُنت مُنِ جنا مِلِ سنّت منّڈلی --1-- رہاءُ --	----	ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥
گِیان دھِیان مان دان من رسِک رسن نامُ جپت تہ پاپ کھنّڈلی --1--	----	ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥
جوگ جُگتِ گِیان بھُگتِ سُرتِ سبد تت بیتے جپُ تپُ اکھنّڈلی --	----	ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥
اوتِ پوتِ مِلِ جوتِ نانک کچھُو دُکھُ ن ڈنّڈلی --5--2--2--	----	ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥

کلیانُ مہلا 5 -- | محلا	----	ਕਲਿਆਨੁ ਮਹਲਾ ੫ ॥
کئُن بِدھِ تا کی کہا کرءُ --	----	ਕਉਨੁ ਬਿਧਿ ਤਾ ਕੀ ਕਹਾ ਕਰਉ ॥
دھرت دِھیانُ گیانُ سسترّگیا اجر پدُ کیسے جرءُ --1-- رہاءُ --	----	ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥
بِسن مہیس سِدھ مُن اِنّدرا کےَ دِر سرنِ پرءُ --1--	----	ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥
کاہُو پہِ راجُ کاہُو پہِ سُرگا کوٹِ مدھے مُکتِ کہءُ --	----	ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥
کہُ نانک نام رسُ پائیئےَ سادھُو چرن گہءُ --2--3--6--	----	ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥
کلیان مہلا 5 -- | محلا	----	ਕਲਿਆਨ ਮਹਲਾ ੫ ॥
پرّانپتِ دئِیال پُرکھ پرّبھ سکھے --	----	ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥
گربھ جونِ کلِ کال جال دُکھ بِناسنُ ہرِ رکھے --1-- رہاءُ --	----	ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥
نام دھاری سرنِ تیری --	----	ਨਾਮ ਧਾਰੀ ਸਰਨਿ ਤੇਰੀ ॥
پرّبھ دئِیال ٹیک میری --1--	----	ਪ੍ਰਭ ਦਇਆਲ ਟੇਕ ਮੇਰੀ ॥੧॥
اناتھ دِین آسونّت --	----	ਅਨਾਥ ਦੀਨ ਆਸਵੰਤ ॥
نامُ سُیامی منہِ منّت --2--	----	ਨਾਮੁ ਸੁਆਮੀ ਮਨਹਿ ਮੰਤ ॥੨॥
تُجھ بِنا پرّبھ کِچھُو ن جانُو --	----	ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥

سرب جُگ مہِ تُم پچھانُو --3--	----	ਸਰਬ ਜੁਗ ਮਹਿ ਤੁਮ ਪਛਾਨੂ ॥੩॥
ہرِ منِ بسے نِسِ باسرو --	----	ਹਰਿ ਮਨਿ ਬਸੇ ਨਿਸਿ ਬਾਸਰੋ ॥
گوبِنّد نانک آسرو --4--4--7--	----	ਗੋਬਿੰਦ ਨਾਨਕ ਆਸਰੋ ॥੪॥੪॥੭॥
کلِیان مہلا[1] 5 -- | [1]محلا-	----	ਕਲਿਆਨ ਮਹਲਾ ੫ ॥
منِ تنِ جاپیئےَ بھگوان --	----	ਮਨਿ ਤਨਿ ਜਾਪੀਐ ਭਗਵਾਨ ॥
گُر پُورے سُپرّسنّ بھئے سدا سُوکھ کلِیان --1-- رہاءُ --	----	ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥
سرب کارج سِدھِ بھئے گاءِ گُن گُپال --	----	ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥
مِلِ سادھسنّگتِ پرّبھُو سِمرے ناٹھِیا دُکھ کال --1--	----	ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥
کرِ کِرپا پرّبھ میرِیا کرءُ دِنُ رَینِ سیو --	----	ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥
نانک داس سرݨاگتی ہرِ پُرکھ پُورن دیو --2--5--8--	----	ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥
کلِیانُ مہلا[1] 5 -- | [1]محلا-	Page# [1323]	ਕਲਿਆਨੁ ਮਹਲਾ ੫ ॥
پرّبھُ میرا انّترجامی جاݨُ --	----	ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥
کرِ کِرپا پُورن پرمیسر نِہچلُ سچُ سبدُ نیسانݨُ[1] --1-- رہاءُ -- |	----	ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

[1]نِیشاݨُ-

ہرِ بنُ آن ن کوئی سمرتھُ تیری آس تیرا منِ تانھُ --	----	ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥
سرب گھٹا کے داتے سُیامی دیہِ سُ پہرنھُ کھانھُ --1--	----	ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥
سُرتِ متِ چتُرائی سوبھا رُوپُ رنّگُ دھنُ مانھُ --	----	ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥
سرب سُوکھ آننّد نانک جپِ رام نامُ کلیانھُ --2--6--9--	----	ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥
کلِیانُ مہلا[1] 5 -- | [1]محلا-	----	ਕਲਿਆਨੁ ਮਹਲਾ ੫ ॥
ہرِ چرن سرن کلِیان کرن --	----	ਹਰਿ ਚਰਨ ਸਰਨ ਕਲਿਆਨ ਕਰਨ ॥
پ٘ربھ نامُ پتت پاونو --1-- رہاء --	----	ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥
سادھسنّگِ جپِ نِسنّگ جمکالُ تِسُ ن کھاونو --1--	----	ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥
مُکتِ جُگتِ انِک سُوکھ ہرِ بھگتِ لوے ن لاونو --	----	ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥
پ٘ربھ درس لُبدھ داس نانک بہُڑِ جونِ ن دھاونو --2--7--10--	----	ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥
کلِیان مہلا[1] 4 اسٹپدِیا | [1]محلا-	----	ਕਲਿਆਨ ਮਹਲਾ ੪ ਅਸਟਪਦੀਆ
ੴ ستِگُر پ٘رسادِ --	----	ੴ ਸਤਿਗੁਰ ਪ੍ਰਸਾਦਿ ॥

راما رم رامو سُنِ منُ بھجّے --	----	ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥
ہرِ ہرِ نامُ انمّرِتُ رسُ میٹھا گُرمتِ سہجے پیجّے --1-- رہاءُ --	----	ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
کاسٹ مہِ جِءُ ہے بَیسنّترُ متھِ سنّجمِ کاڈھِ کڈھیجّے --	----	ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥
رام نامُ ہے جوتِ سبائی تتُ گُرمتِ کاڈھِ لئیجّے --1--	----	ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥
نءُ درواج[1] نوے در پھیکے رسُ انمّرِتُ دسوے چُئیجّے --	----	ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥
کرِپا کرِپا کِرپا کرِ پیارے گُر سبدی ہرِ رسُ پیجّے --2--	----	ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥
کائِیا نگرُ نگرُ ہے نیکو وِچِ سئُدا ہرِ رسُ کیجّے --	----	ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥
رتن لال امول امولک ستِگُر سیوا لیجّے --3--	----	ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥
ستِگُر اگمُ اگمُ ہے ٹھاکُرُ بھرِ ساگر بھگتِ کریجّے --	----	ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥
کرِپا کرِپا کرِ دین ہم سارِنّگ اِک بُوند نامُ مُکھِ دِیجّے --4--	----	ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥

[1] درواز

لالنُ لالُ لالُ ہےَ رنّگنُ منُ رنّگن کءُ گُر دِجےَ --	----	ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥
رام رام رام رنّگِ راتے رس رسِک گٹک نِت پجےَ --5--	----	ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥
بسُدھا سپت دیِپ ہےَ ساگر کڈھِ کنّچنُ کاڈھِ دھرِجےَ --	----	ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥
میرے ٹھاکر کے جن اِنہُ ن باچھہِ ہرِ ماگہِ ہرِ رسُ دِجےَ --6--	----	ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥
ساکت نر پ٘رانی سد بھُوکھے نِت بھُوکھن بھُوکھ کرِجےَ --	----	ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥
دھاوتُ دھاءِ دھاوہِ پ٘ریِتِ مائِیا لکھ کوسن کءُ بِتھِ دِجےَ --7--	----	ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥
ہرِ ہرِ ہرِ ہرِ ہرِ جن اُوتم کِیا اُپماتِنّہ دِجےَ --	----	ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ ਦੀਜੈ ॥
رام نام تُلِ اءُرُ ن اُپما جن نانک ک٘رِپا کرِجےَ --8--1--	----	ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥
کلِیان مہلا 4 -- | محلا-	Page# [1324]	ਕਲਿਆਨ ਮਹਲਾ ੪ ॥
رام گُرُ پارسُ پرسُ کرِجےَ --	----	ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥

ہم نِرگُنّی منُور اتِ پھیکے مِلِ ستِگُر پارسُ کیجے --1-- رہاءُ --	----	ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥
سُرگ مُکتِ بَیکُنّٹھ سبھِ بانْچھہِ نِتِ آسا آس کرِیجے --	----	ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥
ہرِ درسن کے جن مُکتِ ن مانْگہِ مِلِ درسن تّرِپتِ منُ دھیجے --1--	----	ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥
مائِیا موہُ سبلُ ہےَ بھاری موہُ کالکھ داگ لگیجے --	----	ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥
میرے ٹھاکُرُ کے جن الپت ہےَ مُکتے جِءُ مُرگائی[1] پنّکُ ن بھیجے --2-- | [1]مُرغائِی-	----	ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥
چنّدن واسُ بھُئِنّگم ویڑی کِو ملیئےَ چنّدنُ لیجے --	----	ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥
کاڈھِ کھڑگُ گُرگِیانُ کرارا بِکھُ چھیدِ چھیدِ رسُ پیجے --3--	----	ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥
آنِ آن سمدھا بہُ کِینی پلُ بَیسنّتر بھسم کرِیجے --	----	ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥
مہا اُگّر پاپ ساکت نر کینے مِلِ سادھو لُوکی دِیجے --4--	----	ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥

سادھُو سادھ سادھ جن نیکے جِن انتّرِ نامُ دھرِیجَے --	----	ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥
پرس نِپرسُ بھئے سادھُو جن جنُ ہرِ بھگوانُ دِکھیجَے --5--	----	ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥
ساکت سُوتُ بہُ گُرجھی بھرِیا کِءُ کرِ تانُ تنیجَے --	----	ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥
تنّتُ سُوتُ کِچھُ نِکسے ناہی ساکت سنّگُ ن کیجَے --6--	----	ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥
ستِگُر سادھسنّگتِ ہے نیکی مِلِ سنّگتِ رامُ روِیجَے --	----	ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥
انّترِ رتن جویہر مانِک گُر کِرپا تے لیجَے --7--	----	ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥
میرا ٹھاکُرُ وڈا وڈا ہے سُیامی ہم کِءُ کرِ مِلہ مِلیجَے --	----	ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥
نانک میلِ مِلاۓ گُرُ پُورا جن کءُ پُورنُ دِیجَے --8--2--	----	ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥
کلِیانُ مہلا[1] 4 -- | [1]محلا	----	ਕਲਿਆਨੁ ਮਹਲਾ ੪ ॥
راما رم رامو رامُ روِیجَے --	----	ਰਾਮਾ ਰਮ ਰਾਮੋ ਰਾਮੁ ਰਵੀਜੈ ॥

سادھو سادھ سادھ جن نیکے
مِل سادھو ہرِ رنّگُ کیجے --1-- رہاءُ --

ਸਾਧੂ ਸਾਧ ਸਾਧ ਜਨ ਨੀਕੇ
ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥

جیء جنّت سبھُ جگُ ہے جیتا
منُ ڈولت ڈول کرِیجے --

ਜੀਅ ਜੰਤ ਸਭੁ ਜਗੁ ਹੈ ਜੇਤਾ
ਮਨੁ ਡੋਲਤ ਡੋਲ ਕਰੀਜੈ ॥

کرِپا کرِپا کرِ سادھُ مِلاوہُ
جگُ تھنّمن کءُ تھنّمُ دِیجے --1--

ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ
ਜਗੁ ਥੰਮਨ ਕਉ ਥੰਮੁ ਦੀਜੈ ॥੧॥

بسُدھا تلےَ تلےَ سبھ اُوپرِ
مِل سادھو چرن رُلیجے --

ਬਸੁਧਾ ਤਲੈ ਤਲੈ ਸਭ ਊਪਰਿ
ਮਿਲਿ ਸਾਧੂ ਚਰਨ ਰੁਲੀਜੈ ॥

اتِ اُوتم اتِ اُوتم ہووہُ
سبھ سِسٹِ چرن تل دِیجے --2--

ਅਤਿ ਊਤਮ ਅਤਿ ਊਤਮ ਹੋਵਹੁ
ਸਭ ਸਿਸਟਿ ਚਰਨ ਤਲ ਦੀਜੈ ॥੨॥

گُرمُکھِ جوتِ بھلی سِو نیکی
آنِ پانی سکتِ بھرِیجے --

ਗੁਰਮੁਖਿ ਜੋਤਿ ਭਲੀ ਸਿਵ ਨੀਕੀ
ਆਨਿ ਪਾਨੀ ਸਕਤਿ ਭਰੀਜੈ ॥

میَندنّت نکسے گُر بچنی
سارُ چبِ چبِ ہرِ رسُ پیجے --3--

ਮੈਨਦੰਤ ਨਿਕਸੇ ਗੁਰ ਬਚਨੀ
ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥

رام نام انُگرہُ بہُ کیِیا
گُر سادھو پُرکھ مِلیجے --

ਰਾਮ ਨਾਮ ਅਨੁਗ੍ਰਹੁ ਬਹੁ ਕੀਆ
ਗੁਰ ਸਾਧੂ ਪੁਰਖ ਮਿਲੀਜੈ ॥

گُن رام نام بِستھیرن کیئے
ہرِ سگل بھون جسُ دِیجے --4--

ਗੁਨ ਰਾਮ ਨਾਮ ਬਿਸਥੀਰਨ ਕੀਏ
ਹਰਿ ਸਗਲ ਭਵਨ ਜਸੁ ਦੀਜੈ ॥੪॥

سادھُو سادھ سادھ مَن پِریتم بِنُ دیکھے رہِ ن سکیجے --	----	ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥
جِءُ جل مِین جلنّ جل پِریِت ہےَ کھِنُ جل بِنُ پھُوٹِ مرِجےَ --5--	----	ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥
مہا ابھاگ ابھاگ ہےَ جِن کے تِن سادھُو دھُورِ ن پیِجےَ --	----	ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
تِنا تِسنا جلت جلت نہیِ بُوجھِ ڈنّڈُ دھرم راءِ کا دِیجےَ --6--	Page# [1325]	ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
سبھِ تیِرتھ برت جگّیِ پُنّن کیِۓ ہِوےَ گالِ گالِ تنُ چھیِجےَ --	----	ਸਭਿ ਤੀਰਥ ਬਰਤ ਜਗ੍ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
اتُلا تولُ رام نامُ ہےَ گُرمتِ کو پُجےَ ن تول تُلیِجےَ --7--	----	ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
تو گُن برہم برہم تُو جانہِ جن نانک سرنِ پریِجےَ --	----	ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
تُو جل نِدھِ مِین ہم تیرے کرِ کِرپا سنّگِ رکھیِجےَ --8--3--	----	ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
کلِیان مہلا[1] 4 -- | محلا[1]	----	ਕਲਿਆਨ ਮਹਲਾ ੪ ॥
راما رم رامو پُوج کرِیجےَ --	----	ਰਾਮਾ ਰਮ ਰਾਮੋ ਪੂਜ ਕਰੀਜੈ ॥

مَنُ تَنُ ارپِ دھرءُ سبھُ آگےَ	ਮਨੁ ਤਨੁ ਅਰਪਿ ਧਰਉ ਸਭੁ ਆਗੈ
رسُ گُرمتِ گِیانُ دڑِڑِیجےَ --1-- رہاءُ --	ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥
بّرہم نام گُنڑ ساکھ تروور	ਬ੍ਰਹਮ ਨਾਮ ਗੁਣ ਸਾਖ ਤਰੋਵਰ
نِت چُنِ چُنِ پُوج کرِیجےَ --	ਨਿਤ ਚੁਨਿ ਚੁਨਿ ਪੂਜ ਕਰੀਜੈ ॥
آتم دےءُ دےءُ ہے آتمُ	ਆਤਮ ਦੇਉ ਦੇਉ ਹੈ ਆਤਮੁ
رسِ لاگےَ پُوج کرِیجےَ --1--	ਰਸਿ ਲਾਗੈ ਪੂਜ ਕਰੀਜੈ ॥੧॥
بِبیک بُدھِ سبھ جگ مہِ نِرمل	ਬਿਬੇਕ ਬੁਧਿ ਸਭ ਜਗ ਮਹਿ ਨਿਰਮਲ
بِچرِ بِچرِ رسُ پِیجےَ --	ਬਿਚਰਿ ਬਿਚਰਿ ਰਸੁ ਪੀਜੈ ॥
گُر پرسادِ پدارتھُ پائِیا	ਗੁਰ ਪਰਸਾਦਿ ਪਦਾਰਥੁ ਪਾਇਆ
ستِگُر کءُ اِہُ منُ دِیجےَ --2--	ਸਤਿਗੁਰ ਕਉ ਇਹੁ ਮਨੁ ਦੀਜੈ ॥੨॥
نِرمولکُ اتِ ہِیرو نِیکو	ਨਿਰਮੋਲਕੁ ਅਤਿ ਹੀਰੋ ਨੀਕੋ
ہِیرےَ ہِیرُ بِدھِیجےَ --	ਹੀਰੈ ਹੀਰੁ ਬਿਧੀਜੈ ॥
منُ موتی سالُ ہےَ گُر سبدی	ਮਨੁ ਮੋਤੀ ਸਾਲੁ ਹੈ ਗੁਰ ਸਬਦੀ
جِتُ ہِیرا پرکھِ لئِیجےَ --3--	ਜਿਤੁ ਹੀਰਾ ਪਰਖਿ ਲਈਜੈ ॥੩॥
سنّگتِ سنّت سنّگِ لگِ اُوچے	ਸੰਗਤਿ ਸੰਤ ਸੰਗਿ ਲਗਿ ਊਚੇ
جِءُ پِیپ پلاس کھاءِ لِیجےَ --	ਜਿਉ ਪੀਪ ਪਲਾਸ ਖਾਇ ਲੀਜੈ ॥
سبھ نر مہِ پّرانی اُوتمُ ہووے	ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ
رام نامےَ باسُ بسِیجےَ --4--	ਰਾਮ ਨਾਮੈ ਬਾਸੁ ਬਸੀਜੈ ॥੪॥

نِرمل نِرمل کرم بہُ کینے نِت ساکھا ہری جڑِیجَے --	----	ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥
دھرمُ پھُلُ پھلُ گُرِگیانُ دِرڑائِیا بہکار باسُ جگِ دِیجَے --5--	----	ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥
ایک جوتِ ایکو منِ وسِیا سبھ بّرہم دِرسٹِ اِکُ کیجَے --	----	ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥
آتم رامُ سبھ ایکےَ ہےَ پسرے سبھ چرن تلے سِرُ دِیجَے --6--	----	ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥
نام بِنا نکٹے نر دیکھہُ تِن گھسِ گھسِ ناک وڈھیجَے --	----	ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥
ساکت نر اہنّکاری کہیئہِ بِنُ ناوےَ دھرِگُ جیوِیجَے --7--	----	ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥
جب لگُ ساسُ ساسُ من انّترِ تتُ بیگل سرنِ پرِیجَے --	----	ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥
نانک کّرِپا کّرِپا کرِ دھارہُ مےَ سادھُو چرن پکھیجَے --8--4--	----	ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥
کلِیان مہلا[1] 4 -- | محلا[1]-	----	ਕਲਿਆਨ ਮਹਲਾ ੪ ॥
راما مےَ سادھُو چرن دھُوِیجَے --	----	ਰਾਮਾ ਮੈ ਸਾਧੂ ਚਰਨ ਧੁਵੀਜੈ ॥

کِلبِکھ دہن ہوہِ کھِن انّترِ میرے ٹھاکر کِرپا کیجے --1-- رہاءُ --	----	ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥
منّگت جن دِین کھرے دِر ٹھاڑھے اتِ ترسن کءُ دانُ دِیجے --	----	ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥
ترّاہِ ترّاہِ سرنِ پرّبھ آئے موکءُ گُرمتِ نامُ دِرڑِیجے --1--	----	ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥
کام کرودھُ نگر مہِ سبلا نِت اُٹھِ اُٹھِ جُوجھُ کرِیجے --	----	ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥
انّگیکارُ کرہُ رکھِ لیوہُ گُر پُورا کاڈھِ کڈھیجے --2--	----	ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥
انّترِ اگنِ سبل اتِ بِکھِیا ہِو سِیتلُ سبدُ گُر دِیجے --	----	ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥
تنِ منِ سانْتِ ہوءِ ادھِکائی روگُ کاٹے سُوکھِ سوِیجے --3--	----	ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥
جِءُ سُورجُ کِرنِ رویا سرب ٹھائی سبھ گھٹِ گھٹِ رامُ روِیجے --	Page# [1326]	ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥
سادھُو سادھ ملے رسُ پاوے تتُ نِج گھرِ بیٹھیا پیجے --4--	----	ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥

جن کےُ پّرِیتِ لگی گُر سیتی
جِ ءُ چکوی دیکھِ سُورِ بجَ --

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ
ਜਿਉ ਚਕਵੀ ਦੇਖਿ ਸੂਰੀਜੈ ॥

نِرکھت نِرکھت رَینِ سبھ نِرکھی
مُکھُ کاڈھےَ انمّرِتُ پیجَ --5--

ਨਿਰਖਤ ਨਿਰਖਤ ਰੈਨਿ ਸਭ ਨਿਰਖੀ
ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥

ساکت سُیان کہِیئہِ بہُ لوبھی
بہُ دُرمتِ مَیلُ بھرِجَ --

ਸਾਕਤ ਸੁਆਨ ਕਹੀਅਹਿ ਬਹੁ ਲੋਭੀ
ਬਹੁ ਦੁਰਮਤਿ ਮੈਲੁ ਭਰੀਜੈ ॥

آپن سُیاءِ کرہِ بہُ باتا
تِنا کا وِساہُ کِیا کیجَ --6--

ਆਪਨ ਸੁਆਇ ਕਰਹਿ ਬਹੁ ਬਾਤਾ
ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥

سادھُو سادھ سرنِ مِلِ سنّگتِ
جِتُ ہرِ رسُ کاڈھِ کڈھیجَ --

ਸਾਧੂ ਸਾਧ ਸਰਨਿ ਮਿਲਿ ਸੰਗਤਿ
ਜਿਤੁ ਹਰਿ ਰਸੁ ਕਾਢਿ ਕਢੀਜੈ ॥

پرئُپکار بولہِ بہُ گُنِیا
مُکھِ سنّت بھگت ہرِ دِجَ --7--

ਪਰਉਪਕਾਰ ਬੋਲਹਿ ਬਹੁ ਗੁਣੀਆ
ਮੁਖਿ ਸੰਤ ਭਗਤ ਹਰਿ ਦੀਜੈ ॥੭॥

تُو اگم دئِیال دئِیا پتِ داتا
سبھ دئِیا دھارِ رکھِ لیجَ --

ਤੂ ਅਗਮ ਦਇਆਲ ਦਇਆ ਪਤਿ ਦਾਤਾ
ਸਭ ਦਇਆ ਧਾਰਿ ਰਖਿ ਲੀਜੈ ॥

سرب جیء جگجِیونُ ایکو
نانک پّرتِپال کرِجَ --8--5--

ਸਰਬ ਜੀਅ ਜਗਜੀਵਨੁ ਏਕੋ
ਨਾਨਕ ਪ੍ਰਤਿਪਾਲ ਕਰੀਜੈ ॥੮॥੫॥

کلِیانُ مہلا[1] 4 -- | [1]محلا-
---- ਕਲਿਆਨੁ ਮਹਲਾ ੪ ॥

راما ہم داسن داس کرِجَ --
---- ਰਾਮਾ ਹਮ ਦਾਸਨ ਦਾਸ ਕਰੀਜੈ ॥

جب لگ ساسُ ہوءِ من انّترِ سادھو دھورِ پوِجےَ --1-- رہاءُ --	----	ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥
سنّکرُ نارد ُسیکھناگ مُنِ دھورِ سادھو کی لوچیجےَ --	----	ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥
بھون بھون پوِتُ ہوہِ سبھِ جہ سادھو چرن دھرِیجےَ --1--	----	ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥
تجِ لاج اہنّکارُ سبھُ تجیۓَ مِل سادھو سنّگِ رہیجےَ --	----	ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥
دھرم راءِ کی کانِ چُکاوےَ بِکھُ ڈُبدا کاڈھِ کڈھیجےَ --2--	----	ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥
بھرمِ سوکے بہُ اُبھِ سُک کہیئہِ مِل سادھو سنّگِ ہرِیجےَ --	----	ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥
تا تے بِلمُ پلُ ڈھِل ن کیجےَ جاءِ سادھو چرنِ لگیجےَ --3--	----	ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥
رام نام کیرتن رتن وتھُ ہرِ سادھو پاسِ رکھیجےَ --	----	ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥
جو بچنُ گُر ستِ ستِ کرِ مانےَ تِسُ آگےَ کاڈھِ دھرِیجےَ --4--	----	ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥

سنّتہُ سُنہُ سُنہُ جن بھائی
گُرِ کاڈھی باہ کُکیجےَ --

ਸੰਤਹੁ ਸੁਨਹੁ ਸੁਨਹੁ ਜਨ ਭਾਈ
ਗੁਰਿ ਕਾਢੀ ਬਾਹ ਕੁਕੀਜੈ ॥

جے آتم کءُ سُکھُ سُکھُ نِت لوڑہُ
تاں ستگُر سرنِ پوِجےَ --5--

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ
ਤਾਂ ਸਤਿਗੁਰ ਸਰਨਿ ਪਵੀਜੈ ॥੫॥

جے وڈ بھاگُ ہوءِ اتِ نیکا
تاں گُرمتِ نامُ دِرڑِجےَ --

ਜੇ ਵਡ ਭਾਗੁ ਹੋਇ ਅਤਿ ਨੀਕਾ
ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥

سبھُ مائیا موہُ بِکھمُ جگُ ترِیئےَ
سہجے ہرِ رس پیجےَ --6--

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ
ਸਹਜੇ ਹਰਿ ਰਸ ਪੀਜੈ ॥੬॥

مائیا مائیا کے جو ادھِکائی
وِچ مائیا پچےَ پچیجےَ --

ਮਾਇਆ ਮਾਇਆ ਕੇ ਜੋ ਅਧਿਕਾਈ
ਵਿਚਿ ਮਾਇਆ ਪਚੈ ਪਚੀਜੈ ॥

اگیانُ اندھیرُ مہا پنّتھُ بِکھڑا
اہنکارِ بھارِ لدِ لیجےَ --7--

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ
ਅਹੰਕਾਰਿ ਭਾਰਿ ਲਦਿ ਲੀਜੈ ॥੭॥

نانک رام رم رمُ رم
رم رامےَ تے گتِ کیجےَ --

ਨਾਨਕ ਰਾਮ ਰਮ ਰਮੁ ਰਮ
ਰਮ ਰਾਮੈ ਤੇ ਗਤਿ ਕੀਜੈ ॥

ستِگُر ملےَ تا نامُ دِرڑائے
رام نامےَ رلےَ مِلیجےَ --8--6-- چھکا 1
--

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ
ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥

ੴ ستِنامُ کرتا پُرکھُ نِربھءُ نِرویرُ اکال مُورتِ
اجُونی سَیبھنّ گُرپرّسادِ --

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

راگُ پربھاتی ِبھاس مہلا[1] 1 چئُپدے گھرُ 1 ۔۔ | [1]محلا۔	Page# [1327]	ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥
ناۓ تیرےَ ترݨا ناۓ پتِ پُوج ۔۔	----	ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥
ناءُ تیرا گھݨا متِ مکسُودُ[1] ۔۔ | [1]مقسُودُ۔	----	ਨਾਉ ਤੇਰਾ ਗਹਣਾ ਮਤਿ ਮਕਸੂਦੁ ॥
ناۓ تیرےَ ناءُ منّنے سبھ کوۓ ۔۔	----	ਨਾਇ ਤੇਰੈ ਨਾਉ ਮੰਨੇ ਸਭ ਕੋਇ ॥
وِݨُ ناوےَ پتِ کبہُ ن ہوۓ ۔۔1۔۔	----	ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥
اور سِیاݨپ سگلی پاجُ ۔۔	----	ਅਵਰ ਸਿਆਣਪ ਸਗਲੀ ਪਾਜੁ ॥
جےَ بکھسے[1] تےَ پُورا کاجُ ۔۔1۔۔ رہاءُ ۔۔ | [1]بخشے۔	----	ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥
ناءُ تیرا تاݨُ ناءُ دِیباݨُ ۔۔	----	ਨਾਉ ਤੇਰਾ ਤਾਣੁ ਨਾਉ ਦੀਬਾਣੁ ॥
ناءُ تیرا لسکرُ[1] ناءُ سُلتانُ[2] ۔۔ | [1]لشکرُ۔ [2]سُلطانُ۔	----	ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥
ناۓ تیرےَ ماݨُ مہت پرواݨُ ۔۔	----	ਨਾਇ ਤੇਰੈ ਮਾਣੁ ਮਹਤ ਪਰਵਾਣੁ ॥
تیری ندری کرمِ پوےَ نِیساݨُ[1] ۔۔2۔۔ | [1]نِشاݨُ۔	----	ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥
ناۓ تیرےَ سہجُ ناۓ سالاہ[1] ۔۔ | [1]سالاح۔	----	ਨਾਇ ਤੇਰੈ ਸਹਜੁ ਨਾਇ ਸਾਲਾਹ ॥
ناءُ تیرا انمّرِتُ بِکھُ اُٹھِ جاۓ ۔۔	----	ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥
ناۓ تیرےَ سبھِ سُکھ وسہِ منِ آۓ ۔۔	----	ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥
بِنُ ناوےَ بادھی جم پُرِ جاۓ ۔۔3۔۔	----	ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥

ناری بیری گھر در دیس --	----	ਨਾਰੀ ਬੇਰੀ ਘਰ ਦਰ ਦੇਸ ॥
من کِیا کھُسِیا کِیچہِ ویس --	----	ਮਨ ਕੀਆ ਖੁਸੀਆ ਕੀਚਹਿ ਵੇਸ ॥
جاں سدے[1] تاں ڈھِل ن پاءِ -- | [1]صدے-	----	ਜਾਂ ਸਦੇ ਤਾਂ ਢਿਲ ਨ ਪਾਇ ॥
نانک کُوڑ کُوڑو ہوءِ جاءِ --4--1--	----	ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
تیرا نامُ رتنُ کرمُ چانݨُ سُرتِ تِتھےَ لوءِ --	----	ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥
انّدھیرُ انّدھی واپرےَ سگل لیِجےَ کھوءِ --1--	----	ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥
اِہُ سنّسارُ سگل بِکارُ --	----	ਇਹੁ ਸੰਸਾਰੁ ਸਗਲ ਬਿਕਾਰੁ ॥
تیرا نامُ دارُو اورُ ناستِ کرݨہارُ اپارُ --1-- رہاءُ --	----	ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥
پاتال پُرِیا ایک بھار ہووہِ لاکھ کروڑ --	----	ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥
تیرے لال کِیمتِ[1] تا پوےَ جاں سِرےَ ہووہِ ہورِ --2-- | [1]قیمتِ-	----	ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥
دُوکھا تے سُکھ اُوپجہِ سُوکھی ہووہِ دُوکھ --	----	ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥

Page# [1328]

جِتُ مُکھِ تُو سالاہِیئہِ[1]
تِتُ مُکھِ کَیسی بھُوکھ --3-- | سالاحِیئہِ[1]-

ਜਿਤੁ ਮੁਖਿ ਤੂ ਸਾਲਾਹੀਅਹਿ
ਤਿਤੁ ਮੁਖਿ ਕੈਸੀ ਭੂਖ ॥੩॥

نانکُ مُورکھُ ایکُ تُو
اورُ بھلا سَیسارُ --

ਨਾਨਕ ਮੂਰਖੁ ਏਕੁ ਤੂ
ਅਵਰੁ ਭਲਾ ਸੈਸਾਰੁ ॥

جِتُ تنِ نامُ ن اُوپجَے
سے تن ہوہِ کھُیار[1] --4--2-- | خُیار[1]-

ਜਿਤੁ ਤਨਿ ਨਾਮੁ ਨ ਊਪਜੈ
ਸੇ ਤਨ ਹੋਹਿ ਖੁਆਰ ॥੪॥੨॥

پّربھاتی مہلا[1] 1 -- | محلا[1]-

ਪ੍ਰਭਾਤੀ ਮਹਲਾ ੧ ॥

جَے کارنِڑ بید برّہمَے اُچرے
سنّکرِ چھوڈی مائِیا --

ਜੈ ਕਾਰਣਿ ਬੇਦ ਬ੍ਰਹਮੈ ਉਚਰੇ
ਸੰਕਰਿ ਛੋਡੀ ਮਾਇਆ ॥

جَے کارنِڑ سِدھ بھئے اُداسی
دیوی مرمُ ن پائِیا --1--

ਜੈ ਕਾਰਣਿ ਸਿਧ ਭਏ ਉਦਾਸੀ
ਦੇਵੀ ਮਰਮੁ ਨ ਪਾਇਆ ॥੧॥

بابا منِ ساچا مُکھِ ساچا کہِیئَے
ترِیئَے ساچا ہوئی --

ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ
ਤਰੀਐ ਸਾਚਾ ਹੋਈ ॥

دُسمنُ دُوکھُ ن آوَے نیڑَے
ہرِ متِ پاوَے کوئی --1-- رہاءُ --

ਦੁਸਮਨੁ ਦੂਖੁ ਨ ਆਵੈ ਨੇੜੈ
ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥

اگنِ بِنّب پوڑَے کی بانڑی
تِینِ نام کے داسا --

ਅਗਨਿ ਬਿੰਬ ਪਵਣੈ ਕੀ ਬਾਣੀ
ਤੀਨਿ ਨਾਮ ਕੇ ਦਾਸਾ ॥

تے تسکر جو نامُ ن لیوہِ
واسہِ کوٹ پنّچاسا --2--

ਤੇ ਤਸਕਰ ਜੋ ਨਾਮੁ ਨ ਲੇਵਹਿ
ਵਾਸਹਿ ਕੋਟ ਪੰਚਾਸਾ ॥੨॥

ਜੇ ਕੋ ਏਕ ਕਰੈ ਚੰਗਿਆਈ
ਮਨਿ ਚਿਤਿ ਬਹੁਤੁ ਬਫਾਵੈ ॥

جے کو ایک کرے چنگِیائی
مَن چِتِ بہُت بپھاوے --

ਏਤੇ ਗੁਣ ਏਤੀਆ ਚੰਗਿਆਈਆ
ਦੇਇ ਨ ਪਛੋਤਾਵੈ ॥੩॥

اِتے گُݨ ایتِیا چنگِیائِیا
دےءِ ن پچھوتاوے --3--

ਤੁਧੁ ਸਾਲਾਹਨਿ ਤਿਨ ਧਨੁ ਪਲੈ
ਨਾਨਕ ਕਾ ਧਨੁ ਸੋਈ ॥

تُدھ سالاہنِ[1] تِن دھنُ ملے
نانک کا دھنُ سوئی -- | [1]سالاحنِ-

ਜੇ ਕੋ ਜੀਉ ਕਹੈ ਓਨਾ ਕਉ
ਜਮ ਕੀ ਤਲਬ ਨ ਹੋਈ ॥੪॥੩॥

جے کو جیءُ کہے اوِنا کءُ
جم کی تلب[1] ن ہوئی --4--3-- |
[1]طلب-

ਪ੍ਰਭਾਤੀ ਮਹਲਾ ੧ ॥

پّربھاتی مہلا[1] 1 -- | [1]محلا-

ਜਾ ਕੈ ਰੂਪੁ ਨਾਹੀ ਜਾਤਿ ਨਾਹੀ
ਨਾਹੀ ਮੁਖੁ ਮਾਸਾ ॥

جا کے رُوپُ ناہی جاتِ[1] ناہی
ناہی مُکھُ ماسا[2] -- | [1]ذاتِ- [2]ماشا-

ਸਤਿਗੁਰਿ ਮਿਲੇ ਨਿਰੰਜਨੁ ਪਾਇਆ
ਤੇਰੈ ਨਾਮਿ ਹੈ ਨਿਵਾਸਾ ॥੧॥

ستِگُرِ ملے نِرنّجنُ پائِیا
تیرے نامِ ہے نِواسا --1--

ਅਉਧੂ ਸਹਜੇ ਤਤੁ ਬੀਚਾਰਿ ॥

اَدھو سہجے تتُ بیچارِ --

ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥
ਰਹਾਉ ॥

جا تے پھِرِ ن آوہُ سَیسارِ --1-- رہاءُ --

ਜਾ ਕੈ ਕਰਮੁ ਨਾਹੀ ਧਰਮੁ ਨਾਹੀ
ਨਾਹੀ ਸੁਚਿ ਮਾਲਾ ॥

جا کے کرمُ ناہی دھرمُ ناہی
ناہی سُچِ مالا --

سِو جوتِ کنّنہُ بُدھِ پائی ستِگُرُو رکھوالا --2--	----	ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥
جا کے برتُ ناہی نیمُ ناہی ناہی بکبائی --	----	ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥
گتِ اوگتِ کی چِنّت ناہی ستِگُرُو پھُرمائی[1] --3-- | [1]فُرمائِی-	----	ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥
جا کے آس ناہی نِراس ناہی چِتِ سُرتِ سمجھائی --	----	ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥
تنّت کءُ پرم تنّتُ مِلیا نانکا بُدھِ پائی --4--4--	----	ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
تا کا کہِیا دِرِ پروانُٹ --	----	ਤਾ ਕਾ ਕਹਿਆ ਦਰਿ ਪਰਵਾਣੁ ॥
بِکھُ انّمرِتُ دُءِ سم کرِ جانُٹ --1--	----	ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥
کِیا کہِیۓَ سربے رہِیا سماءِ --	----	ਕਿਆ ਕਹੀਐ ਸਰਬੇ ਰਹਿਆ ਸਮਾਇ ॥
جو کِچھُ ورتےَ سبھ تیری رجاءِ[1] --1-- رہاءُ -- | [1]رضاءِ-	----	ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
پّرگٹی جوتِ چوُکا ابھِمانُ --	----	ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥
ستِگُرِ دِییا انّمرِت نامُ --2--	----	ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
کلِ مہِ آئِیا سو جنُ جانُٹ --	----	ਕਲਿ ਮਹਿ ਆਇਆ ਸੋ ਜਨੁ ਜਾਣੁ ॥

ساچی درگہ پاوےَ مانڑُ --3--	----	ਸਾਚੀ ਦਰਗਹ ਪਾਵੈ ਮਾਣੁ ॥੩॥
کہنڑا سُنڑنا اکتھ گھرِ جاءِ --	----	ਕਹਣਾ ਸੁਨਣਾ ਅਕਥ ਘਰਿ ਜਾਇ ॥
کتھنی بدنی نانک جلِ جاءِ --4--5--	----	ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
انمّرِتُ نیرُ گیانِ من مجنُ اٹھسٹھِ تیرتھ سنّگِ گہے --	----	ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
گُر اُپدیسِ جواہر مانٹک سیوے سِکھُ سو[1] کھوجِ لہےَ --1-- | [1]سو-	----	ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁੋ ਖੋਜਿ ਲਹੈ ॥੧॥
گُر سمانِ تیرتھُ نہی کوءِ --	----	ਗੁਰ ਸਮਾਨਿ ਤੀਰਥੁ ਨਹੀ ਕੋਇ ॥
سرُ سنّتوکھُ تاسُ گرُ ہوءِ --1-- رہاءُ --	----	ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
گُرُ درِیپاءُ سدا جلُ نِرملُ مِلیا دُرمتِ مَیلُ ہرےَ --	----	ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
ستِگُرِ پائِئےَ پُورا ناونڑُ پسُو پریتہُ دیو کرےَ --2--	Page# [1329]	ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
رتا سچِ نامِ تل ہِیئلُ سو گُرُ پرملُ کہِیئےَ --	----	ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
جا کی واسُ بناسپتِ سئُرےَ تاس چرنڑ لِو رہیئےَ --3--	----	ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸ ਚਰਣ ਲਿਵ ਰਹੀਐ ॥੩॥

گُرمُکھِ جیء پّران اُپجہِ گُرمُکھِ سِو گھرِ جائیۓ --	----	ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
گُرمُکھِ نانک سچِ سمائیۓ گُرمُکھِ نج پدُ پائیۓ --4--6--	----	ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
پّربھاتی مہلا[1] 1 -- | محلا[1]	----	ਪ੍ਰਭਾਤੀ ਮਹਲਾ ੧ ॥
گُر پرسادی وِدِیا وِیچارےَ پڑِ پڑِ پاوے مانُ --	----	ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
آپا مدھے آپُ پرگاسِیا پائِیا انّمرِتُ نامُ --1--	----	ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
کرتا تُو میرا ججمانُ --	----	ਕਰਤਾ ਤੂ ਮੇਰਾ ਜਜਮਾਨੁ ॥
اِک دکھِنّا ہءُ تے پہِ ماگءُ دیہِ آپنّا نامُ --1-- رہاءُ --	----	ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
پنّچ تسکر دھاوت راکھے چُوکا منِ ابھِمانُ --	----	ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
دِسٹِ بِکاری دُرمتِ بھاگی اَیسا بّرہم گیانُ --2--	----	ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
جتُ ستُ چاول دئِیا کنّک کرِ پّراپتِ پاتی دھانُ --	----	ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥

دُودھُ کرمُ سنّتوکھُ گھیءُ کرِ اَیسا مانْگءُ دانُ ۔۔3۔۔	----	ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
کھِما دھِیرجُ کرِ گئُو لویری سہجے بچھرا کھِیرُ پیئَ ۔۔	----	ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
سِپھتِ[1] سرم کا کپڑا مانْگءُ ہرِ گُنْ نانک روتُ رہےَ ۔۔4۔۔7۔۔ | [1]صِفتِ۔	----	ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
پّربھاتی مہلا[1] 1 ۔۔ | [1]محلا۔	----	ਪ੍ਰਭਾਤੀ ਮਹਲਾ ੧ ॥
آوتُ کِنےَ ن راکھِیا جاوتُ کِءُ راکھِیا جاءِ ۔۔	----	ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥
جِس تے ہویا سوئی پرُ جانےَ جاں اُس ہی ماہِ سماءِ ۔۔1۔۔	----	ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥
تُوہےَ ہےَ واہُ تیری رجاءِ[1] ۔۔ | [1]رضاءِ۔	----	ਤੂਹੈ ਹੈ ਵਾਹੁ ਤੇਰੀ ਰਜਾਇ ॥
جو کِچھُ کرہِ سوئی پرُ ہوئِبا اورُ ن کرنا جاءِ ۔۔1۔۔ رہاءُ ۔۔	----	ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥
جَیسے ہرہٹ کی مالا ٹِنّڈ لگت ہےَ اِک سکھنی ہور پھیر بھرِیئت ہےَ ۔۔	----	ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥
تَیسو ہی اِہُ کھیلُ کھسم[1] کا جِءُ اُس کی وڈِیائی ۔۔2۔۔ | [1]خصم۔	----	ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥

سُرتی کےَ مارگِ چلِ کےَ
اُلٹی ندرِ پّرگاسی ۔۔

---- ਸੁਰਤੀ ਕੈ ਮਾਰਗਿ ਚਲਿ ਕੈ
ਉਲਟੀ ਨਦਰਿ ਪ੍ਰਗਾਸੀ ॥

منِ وِیچارِ دیکھُ بّرہم گِیانی
کئُنُ گِرہی کئُنُ اُداسی ۔۔3۔۔

---- ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ
ਕਉਨੁ ਗਿਰਹੀ ਕਉਨੁ ਉਦਾਸੀ ॥੩॥

جِس کی آسا تِس ہی سئُپِ کےَ
ایہُ رہِیا نِربانُٹ ۔۔

---- ਜਿਸ ਕੀ ਆਸਾ ਤਿਸ ਹੀ ਸਉਪਿ ਕੈ
ਏਹੁ ਰਹਿਆ ਨਿਰਬਾਣੁ ॥

جِس تے ہویا سوئی کرِ مانِیا
نانک گِرہی اُداسی سو پروانُٹ

---- ਜਿਸ ਤੇ ਹੋਆ ਸੋਈ ਕਰਿ ਮਾਨਿਆ
ਨਾਨਕ ਗਿਰਹੀ ਉਦਾਸੀ ਸੋ ਪਰਵਾਣੁ
॥੪॥੮॥

۔۔8۔۔4۔۔

پّربھاتی مہلا[1] 1 ۔۔ | [1]محلا۔

---- ਪ੍ਰਭਾਤੀ ਮਹਲਾ ੧ ॥

دِسٹِ بِکاری بنّدھنِ بانْدھےَ
ہءُ تِس کےَ بلِ جائی ۔۔

---- ਦਿਸਟਿ ਬਿਕਾਰੀ ਬੰਧਨਿ ਬਾਂਧੈ
ਹਉ ਤਿਸ ਕੈ ਬਲਿ ਜਾਈ ॥

پاپ پُنّن کی سار ن جانٹےَ
بھُولا پھِرے اجائی ۔۔1۔۔

---- ਪਾਪ ਪੁੰਨ ਕੀ ਸਾਰ ਨ ਜਾਣੈ
ਭੂਲਾ ਫਿਰੈ ਅਜਾਈ ॥੧॥

بولہُ سچُ نامُ کرتار ۔۔

---- ਬੋਲਹੁ ਸਚੁ ਨਾਮੁ ਕਰਤਾਰ ॥

پھُنِ بہُڑِ ن آوݨ وار ۔۔1۔۔ رہاءُ ۔۔

---- ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ
॥

اُوچا تے پھُنِ نیِچُ کرتُ ہےَ
نیِچ کرے سُلتانُ[1] ۔۔ | [1]سُلطانُ۔

---- ਊਚਾ ਤੇ ਫੁਨਿ ਨੀਚੁ ਕਰਤੁ ਹੈ
ਨੀਚ ਕਰੈ ਸੁਲਤਾਨੁ ॥

جِنی جانڑُ سُجانڑیا جگِ تے پُورے پروانڑُ --2--	----	ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
تا کءُ سمجھاونڑ جائیۓ جے کو بھُولا ہوئی --	----	ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
آپے کھیل کرے سبھ کرتا اَیسا بُوجھے کوئی --3--	----	ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥
ناءُ پربھاتے سبدِ دھیائیۓ چھوڈہُ دُنی پریتا --	Page# [1330]	ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥
پرنْوتِ نانک داسنِ داسا جگِ ہاریا تِن جِیتا --4--9--	----	ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥
پربھاتی مہلا[1] 1 -- | محلا[1]-	----	ਪ੍ਰਭਾਤੀ ਮਹਲਾ ੧ ॥
منُ مائِیا منُ دھائِیا منُ پنکھی آکاسِ --	----	ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥
تسکر سبدِ نواریا نگرُ وُٹھا ساباسِ --	----	ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥
جا تُو راکھہِ راکھِ لَیہِ سابتُ ہووۓ راسِ --1--	----	ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
اَیسا نامُ رتنُ ندھِ میرے --	----	ਐਸਾ ਨਾਮੁ ਰਤਨੁ ਨਿਧਿ ਮੇਰੈ ॥

گُرمتِ دیہِ لگ ءُ پگِ تیرے --1-- رہاءُ --	----	ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
مَنُ جوگی مَنُ بھو گِیا مَنُ مُورکھُ گاوارُ --	----	ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥
مَنُ داتا مَنُ منّگتا مَن سِرِ گُرُ کرتارُ --	----	ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥
پنّچ مارِ سُکھُ پائِیا اَیسا بّرہمُ وِیچارِ --2--	----	ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰਿ ॥੨॥
گھٹِ گھٹِ ایکُ وکھاݨیٔے کہءُ ن دیکھِیا جاءِ --	----	ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥
کھوٹو پُوٹھو رالیٔے بِنُ ناوےَ پتِ جاءِ --	----	ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥
جا تُوں میلہِ تا مِلِ رہاں جاں تیری ہوءِ رجاءِ[1] --3-- | [1]رضاءِ-	----	ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
جاتِ[1] جنمُ نہ پُوچھیٔے سچ گھرُ لیہُ بتاءِ -- | [1]ذاتِ-	----	ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
سا جاتِ[1] سا پتِ ہےَ جیہے کرم کماءِ -- | [1]ذاتِ-	----	ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥

جنم مرن دُکھ کاٹیۓ نانک چھوٹِس ناءِ --4--10--	----	ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
پربھاتی مہلا[1] 1 -- | محلا[1]-	----	ਪ੍ਰਭਾਤੀ ਮਹਲਾ ੧ ॥
جاگت بگسے مُوٹھو اندھا --	----	ਜਾਗਤੁ ਬਿਗਸੈ ਮੂਠੋ ਅੰਧਾ ॥
گلِ پھاہی سِرِ مارے دھندھا --	----	ਗਲਿ ਫਾਹੀ ਸਿਰਿ ਮਾਰੇ ਧੰਧਾ ॥
آسا آوے منسا جاءِ --	----	ਆਸਾ ਆਵੈ ਮਨਸਾ ਜਾਇ ॥
اُرجھی تانْی کِچھُ ن بساءِ --1--	----	ਉਰਝੀ ਤਾਣੀ ਕਿਛੁ ਨ ਬਸਾਇ ॥੧॥
جاگِس جیونْ جاگنْہارا --	----	ਜਾਗਸਿ ਜੀਵਣ ਜਾਗਣਹਾਰਾ ॥
سُکھ ساگر انمرِت بھنڈارا --1-- رہاءُ --	----	ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥
کہئو ن بُوجھے اندھُ ن سُوجھے بھونڈی کار کمائی --	----	ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
آپے پرِیت پریم پریسُر کرمی ملے وڈائی --2--	----	ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥
دِنُ دِنُ آوے تِلُ تِلُ چھیجے مائیا موہُ گھٹائی --	----	ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
بِنُ گُر بُوڈو ٹھئُر ن پاوے جب لگ دُوجی رائی --3--	----	ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥
اہِنِس جِیا دیکھِ سمہالے سُکھ دُکھ پُربِ کمائی --	----	ਅਹਿਨਿਸਿ ਜੀਆ ਦੇਖਿ ਸਮ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥

کرمہِینڑُ سچُ بھِیکھِیا مانْگےَ نانکَ ملےَ وڈائی --4--11--	----	ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
مستِ کرءُ مُورکھُ جگِ کہِیا --	----	ਮਸਟਿ ਕਰਉ ਮੂਰਖੁ ਜਗਿ ਕਹੀਆ ॥
ادھِکُ بکءُ تیری لِو رہِیا --	----	ਅਧਿਕ ਬਕਉ ਤੇਰੀ ਲਿਵ ਰਹੀਆ ॥
بھُول چُوک تیرےَ دربارِ --	----	ਭੂਲ ਚੂਕ ਤੇਰੈ ਦਰਬਾਰਿ ॥
نام بِنا کَیسے آچار --1--	----	ਨਾਮ ਬਿਨਾ ਕੈਸੇ ਆਚਾਰ ॥੧॥
اَیسے جھُوٹھِ مُٹھے سنّسارا --	----	ਐਸੇ ਝੂਠਿ ਮੁਠੇ ਸੰਸਾਰਾ ॥
نِنّدکُ نِنّدےَ مُجھےَپِیارا --1-- رہاءُ --	----	ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥
جِسُ نِنّدہِ سوئی بِدھِ جانڑےَ --	----	ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥
گُر کےَ سبدے درِ نیسانڑےَ[1] -- | [1]نِیشانڑےَ-	----	ਗੁਰ ਕੈ ਸਬਦੇ ਦਰਿ ਨੀਸਾਣੈ ॥
کارنڑُ نامُ انّترگتِ جانڑےَ --	----	ਕਾਰਣ ਨਾਮੁ ਅੰਤਰਗਤਿ ਜਾਣੈ ॥
جِس نو ندرِ کرے سوئی بِدھِ جانڑےَ --2--	----	ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥
مےَ مَیلَو اُوجلُ سچُ سوءِ --	----	ਮੈ ਮੈਲੌ ਊਜਲੁ ਸਚੁ ਸੋਇ ॥
اُوتمُ آکھِ ن اُوچا ہوءِ --	----	ਊਤਮੁ ਆਖਿ ਨ ਊਚਾ ਹੋਇ ॥
منمُکھُ کھُولّہِ مہا بِکھُ کھاءِ --	----	ਮਨਮੁਖੁ ਖੂਲਿ੍ ਮਹਾ ਬਿਖੁ ਖਾਇ ॥
گُرمُکھِ ہوءِ سُ راچےَ ناءِ --3--	----	ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥
انّدھَو بولَو مُگدھُ گوارُ --	----	ਅੰਧੌ ਬੋਲੌ ਮੁਗਧੁ ਗਵਾਰੁ ॥
ہِینڑَو نیچُ برَو برِیارُ --	----	ਹੀਣੌ ਨੀਚੁ ਬੁਰੌ ਬੁਰਿਆਰੁ ॥

نِیدھن کَو دھنُ نامُ پِیارُ --	Page# [1331]	ਨੀਧਨ ਕੌ ਧਨੁ ਨਾਮੁ ਪਿਆਰੁ ॥
اِہُ دھنُ سارُ ہورُ بِکھِیا چھارُ --4--	----	ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥
اُستتِ نِنّدا سبدُ وِیچارُ --	----	ਉਸਤਤਿ ਨਿੰਦਾ ਸਬਦੁ ਵੀਚਾਰੁ ॥
جو دیوے تِس کءُ جَیکارُ --	----	ਜੋ ਦੇਵੈ ਤਿਸ ਕਉ ਜੈਕਾਰੁ ॥
تُو بکھسِ[1] جاتِ[2] پتِ ہوءِ -- | [1]بخشِ- [2]زاتِ-	----	ਤੂ ਬਖਸਹਿ ਜਾਤਿ ਪਤਿ ਹੋਇ ॥
نانکُ کہےَ کہاوےَ سوءِ --5--12--	----	ਨਾਨਕੁ ਕਹੈ ਕਹਾਵੈ ਸੋਇ ॥੫॥੧੨॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
کھائِیا مَیلُ ودھائِیا پَیدھےَ گھر کی ہانِ --	----	ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥
بکِ بکِ وادُ چلائِیا بِنُ ناوےَ بِکھُ جانِ --1--	----	ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥
بابا اَیسا بِکھم جالِ منُ واسِیا --	----	ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥
بِبلُ جھاگِ سہجِ پرگاسِیا --1-- رہاءُ --	----	ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥
بِکھُ کھاٹا بِکھُ بولٹا بِکھُ کی کار کماءِ --	----	ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥
جم دِرِ بادھے مارِیئہِ چھُوٹِس ساچےَ ناءِ --2--	----	ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥
جِو آئِیا تِو جائِسی کِیا لِکھِ لےَ جاءِ --	----	ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥

منمُکھِ مُولُ گوائِیا درگہ ملےَ سجاءِ[1] --3-- | [1]سزاءِ-	----	ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥
جگُ کھوٹَو سچُ نِرملَو گُر سبدِیں وِیچارِ --	----	ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥
تے نر وِرلے جاݨِیئہِ جِن انّترِ گیانُ مُرارِ --4--	----	ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥
اجرُ جرےَ نِیجھرُ جھرےَ امر انّند سرُوپ --	----	ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥
نانکُ جل کَو مِینُ سےَ تھے بھاوےَ راکھہُ پرِّیتِ --5--13--	----	ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥
پرّبھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
گِیت ناد ہرکھ چتُرائی --	----	ਗੀਤ ਨਾਦ ਹਰਖ ਚਤੁਰਾਈ ॥
رہس رنّگ پھُرمائِس[1] کائی -- | [1]فُرمائِس-	----	ਰਹਸ ਰੰਗ ਫੁਰਮਾਇਸਿ ਕਾਈ ॥
پَینّہݨُ کھاݨا چِیتِ ن پائی --	----	ਪੈਨ੍ਣੁ ਖਾਣਾ ਚੀਤਿ ਨ ਪਾਈ ॥
ساچُ سہجُ سُکھُ نامِ وسائی --1--	----	ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥
کِیا جاناں کِیا کرےَ کراوےَ --	----	ਕਿਆ ਜਾਨਾਂ ਕਿਆ ਕਰੈ ਕਰਾਵੈ ॥
نام بِنا تنِ کِچھُ ن سُکھاوےَ --1-- رہاءُ --	----	ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥
جوگ بِنود سّواد آننّدا --	----	ਜੋਗ ਬਿਨੋਦ ਸ੍ਵਾਦ ਆਨੰਦਾ ॥

مت ست بھاءِ بھگتِ گوبِنّدا ۔۔	----	ਮਤਿ ਸਤ ਭਾਇ ਭਗਤਿ ਗੋਬਿੰਦਾ ॥
کیرتِ کرم کار نج سنّدا ۔۔	----	ਕੀਰਤਿ ਕਰਮ ਕਾਰ ਨਿਜ ਸੰਦਾ ॥
انّترِ روتو راج روِنّدا ۔۔2۔۔	----	ਅੰਤਰਿ ਰਵਤੌ ਰਾਜ ਰਵਿੰਦਾ ॥੨॥
پرِءُ پرِءُ پرِیتِ پریمِ اُر دھاری ۔۔	----	ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥
دِینا ناتھُ پیءُ بنواری ۔۔	----	ਦੀਨਾ ਨਾਥੁ ਪੀਉ ਬਨਵਾਰੀ ॥
اندِنُ نامُ دانُ برتکاری ۔۔	----	ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥
ترِپتِ ترنّگ تتُ بیچاری ۔۔3۔۔	----	ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥
اکتھو کتھءُ کِیا مےَ جورُ[1] ۔۔ | [1]زورُ۔	----	ਅਕਥੌ ਕਥਉ ਕਿਆ ਮੈ ਜੋਰੁ ॥
بھگتِ کری کرائِہِ مور ۔۔	----	ਭਗਤਿ ਕਰੀ ਕਰਾਇਹਿ ਮੋਰ ॥
انّترِ وسےَ چھُوکےَ مےَ مور ۔۔	----	ਅੰਤਰਿ ਵਸੈ ਚੁਕੈ ਮੈ ਮੋਰ ॥
کِسُ سیوی دُوجا نہی ہورُ ۔۔4۔۔	----	ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥
گُر کا سبدُ مہا رسُ مِیٹھا ۔۔	----	ਗੁਰ ਕਾ ਸਬਦੁ ਮਹਾ ਰਸੁ ਮੀਠਾ ॥
اَیسا انمّرِتُ انّترِ ڈِیٹھا ۔۔	----	ਐਸਾ ਅੰਮ੍ਰਿਤੁ ਅੰਤਰਿ ਡੀਠਾ ॥
جِنِ چاکھِیا پُورا پدُ ہوءِ ۔۔	----	ਜਿਨਿ ਚਾਖਿਆ ਪੂਰਾ ਪਦੁ ਹੋਇ ॥
نانک دھرّاپِئو تنِ سُکھُ ہوءِ ۔۔5۔۔14۔۔	----	ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥
پربھاتی مہلا[1] 1 ۔۔ | [1]محلا۔	----	ਪ੍ਰਭਾਤੀ ਮਹਲਾ ੧ ॥
انّترِ دیکھِ سبدِ منُ مانِیا اورُ ن رانْگنہارا ۔۔	----	ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥

اِہنِس جِیا دیکھِ سمالے تِس ہی کی سرکارا --1--	----	ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥
میرا پّربھُ رانْگِ گھنَڑو اتِ رُوڑَو --	----	ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥
دِین دئِیالُ پّرِیتم منموہنُ اتِ رس لال سگُوڑَو --1-- رہاءُ --	----	ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥
اُوپرِ کُوپُ گگن پنِہاری انّمرِتُ پِیوݨہارا --	----	ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥
جِس کی رچنا سو بِدھِ جاݨئے گُرمُکھِ گِیانُ وِیچارا --2--	----	ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥
پسری کِرݨِ رسِ کمل بِگاسے سسِ گھرِ سُورُ سمائِیا --	----	ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥
کالُ بِدھُنّسِ منسا منِ ماری گُر پّرسادِ پّربھُ پائِیا --3--	Page# [1332]	ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥
اتِ رسِ رنّگِ چلُولے راتی دُوجا رنّگُ ن کوئی --	----	ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥
نانک رسنِ رسائے راتے روِ رہِیا پّربھُ سوئی --4--15--	----	ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥

باره مہِ راول کھپ جاوہِ چہُ چھِء مہِ سنّنیاسی --	----	ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥
جوگی کاپڑِیا سِرکھُوتھے بِنُ سبدے گلِ پھاسی --1--	----	ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥
سبدِ رتے پُورے بَیراگی --	----	ਸਬਦਿ ਰਤੇ ਪੂਰੇ ਬੈਰਾਗੀ ॥
اُہٹھِ ہست مہِ بھیکھیا جاچی ایک بھاءِ لِو لاگی --1-- رہاءُ --	----	ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥
بَرہمنڑ وادُ پڑھِ کرِ کرِیا کرنْی کرم کرائے --	----	ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥
بِنُ بُوجھے کِچھُ سُوجھے ناہی منمُکھُ وِچھڑِ دُکھُ پائے --2--	----	ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥
سبدِ ملے سے سُوچاچاری ساچی درگہ مانے --	----	ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥
اندِنُ نامِ رتنِ لِو لاگے جُگِ جُگ ساچِ سمانے --3--	----	ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥
سگلے کرم دھرم سُچِ سنّجم جپ تپ تیرتھ سبدِ وسے --	----	ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥
نانک ستِگُر ملے مِلائِیا دُوکھ پراچھت کال نسے --4--16--	----	ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥

پّربھاتی مہلا[1] 1 ـ ـ | [1]محلا ـ	----	ਪ੍ਰਭਾਤੀ ਮਹਲਾ ੧ ॥
سنّتا کی ریݨُ سادھ جن سنّگتِ ہرِ کیرتِ ترُ تاری ـ ـ	----	ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥
کہا کرےَ بپُرا جمُ ڈرپےَ گُرمُکھِ ردےَ مُراری ـ ـ1ـ ـ	----	ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥
جلِ جاءُ جِیونُ نام بِنا ـ ـ	----	ਜਲਿ ਜਾਉ ਜੀਵਨੁ ਨਾਮ ਬਿਨਾ ॥
ہرِ جپِ جاپُ جپءُ جپمالی گُرمُکھِ آوےَ سادُ منا ـ ـ1ـ ـ رہاءُ ـ ـ	----	ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥
گُر اُپدیس ساچُ سُکھُ جا کءُ کِیا تِسُ اُپما کہِیئےَ ـ ـ	----	ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥
لال جویہر رتن پدارتھ کھوجت گُرمُکھِ لہِیئےَ ـ ـ2ـ ـ	----	ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥
چینےَ گِیانُ دھِیانُ دھنُ ساچَو ایک سبدِ لِو لاوےَ ـ ـ	----	ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥
نِرالنّبُ نِرہارُ نہکیولُ نِربھءُ تاڑی لاوےَ ـ ـ3ـ ـ	----	ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥
سائِر سپت بھرے جل نِرملِ اُلٹی ناو تراوےَ ـ ـ	----	ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥

باہرِ جاتو ٹھاکِ رہاوے گُرمُکھِ سہجِ سماوے --4--	----	ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥
سو گِرہی سو داسُ اُداسی جِن گُرمُکھِ آپُ پچھانِیا --	----	ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥
نانکُ کہے اورُ نہی دُوجا ساچ سبدِ منُ مانِیا --5--17--	----	ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥
راگُ پربھاتی مہلا[1] 3 چئُپدے | [1]محلا	----	ਰਾਗੁ ਪ੍ਰਭਾਤੀ ਮਹਲਾ ੩ ਚਉਪਦੇ
ੴ ستِگُر پرسادِ --	----	ੴ ਸਤਿਗੁਰ ਪ੍ਰਸਾਦਿ ॥
گُرمُکھِ وِرلا کوئی بُوجھے سبدے رہِیا سمائی --	----	ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥
نامِ رتے سدا سُکھُ پاوے ساچِ رہے لِو لائی --1--	----	ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥
ہرِ ہرِ نامُ جپہُ جن بھائی --	----	ਹਰਿ ਹਰਿ ਨਾਮੁ ਜਪਹੁ ਜਨ ਭਾਈ ॥
گُر پرسادِ منُ استھِرُ ہووے اندِنُ ہرِ رسِ رہِیا اگھائی --1-- رہاءُ --		ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥
اندِنُ بھگتِ کرہُ دِنُ راتی اِس جُگ کا لاہا بھائی --	----	ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥
سدا جن نِرمل مَیلُ ن لاگے سچِ نامِ چِتُ لائی --2--	----	ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥

Page#
[1333]

سُکھُ سِیگارُ ستِگُرو دِکھائِیا نامِ وڈی وڈِیائی --	----	ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥
اکھُٹ بھنڈّار بھرے کدے توٹِ ن آوے سدا ہرِ سیوہُ بھائی --3--	----	ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥
آپے کرتا جِس نو دیوے تِسُ وسے منِ آئی --	----	ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥
نانک نامُ دھِیاءِ سدا تُو ستِگرِ دِییا دِکھائی --4--1--	----	ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥
پّربھاتی مہلا[1] 3 -- | [1]محلا-	----	ਪ੍ਰਭਾਤੀ ਮਹਲਾ ੩ ॥
نِرگُنِییارے کءُ بکھسِ[1] لے سُیامی آپے لیَہُ مِلائی -- | [1]بخشِ-	----	ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥
تُو بیئنّتُ تیرا انّتُ ن پائِیا سبدے دیہُ بُجھائی --1--	----	ਤੂ ਬੇਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥
ہرِ جیءُ تُدھُ وِٹہُ بلِ جائی --	----	ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥
تنُ منُ ارپی تُدھُ آگے راکھءُ سدا رہاں سرنائی --1-- رہاءُ --	----	ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥
آپنڑے بھانڑے وِچِ سدا رکھُ سُیامی ہرِ نامو دیہِ وڈِیائی --	----	ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥

پُورے گُر تے بھاݨا جاپےَ
اندِنُ سہجِ سمائی --2--

ਪੂਰੇ ਗੁਰ ਤੇ ਭਾਣਾ ਜਾਪੈ
ਅਨਦਿਨੁ ਸਹਜਿ ਸਮਾਈ ॥੨॥

تیرےَ بھاݨےَ بھگتِ جے تُدھُ بھاوےَ
آپے بکھسِ[1] مِلائی -- | [1]بخشِ-

ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ
ਆਪੇ ਬਖਸਿ ਮਿਲਾਈ ॥

تیرےَ بھاݨےَ سدا سُکھُ پائِیا
گُرِ ترِسنا اگنِ بُجھائی --3--

ਤੇਰੈ ਭਾਣੈ ਸਦਾ ਸੁਖੁ ਪਾਇਆ
ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥

جو تُو کرہِ سُ ہووےَ کرتے
اورُ ن کرݨا جائی --

ਜੋ ਤੂ ਕਰਹਿ ਸੁ ਹੋਵੈ ਕਰਤੇ
ਅਵਰੁ ਨ ਕਰਣਾ ਜਾਈ ॥

نانکَ ناوےَ جیوڈُ اورُ ن داتا
پُورے گُر تے پائی --4--2--

ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ
ਪੂਰੇ ਗੁਰ ਤੇ ਪਾਈ ॥੪॥੨॥

پّربھاتی مہلا[1] 3 -- | [1]محلا-

ਪ੍ਰਭਾਤੀ ਮਹਲਾ ੩ ॥

گُرمُکھِ ہرِ سالاہِیا[1] جِنّا
تِن سلاہِ[2] ہرِ جاتا -- | [1]سالاحِیا- [2]سلاحِ-

ਗੁਰਮੁਖਿ ਹਰਿ ਸਾਲਾਹਿਆ ਜਿੰਨਾ
ਤਿਨ ਸਲਾਹਿ ਹਰਿ ਜਾਤਾ ॥

وِچہُ بھرمُ گِئیا ہےَ دُوجا
گُر کےَ سبدِ پچھاتا --1--

ਵਿਚਹੁ ਭਰਮੁ ਗਇਆ ਹੈ ਦੂਜਾ
ਗੁਰ ਕੈ ਸਬਦਿ ਪਛਾਤਾ ॥੧॥

ہرِ جیءُ تُو میرا اِکُ سوئی --

ਹਰਿ ਜੀਉ ਤੂ ਮੇਰਾ ਇਕੁ ਸੋਈ ॥

تُدھُ جپی تُدھےَ سالاہی[1]
گتِ متِ تُجھ تے ہوئی --1-- رہاءُ
-- | [1]سالاحی-

ਤੁਧੁ ਜਪੀ ਤੁਧੈ ਸਾਲਾਹੀ
ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥

ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥	----	گُرمُکھِ سالاہنِ[1] سے سادُ پائِنِ مِیٹھا انّمرِتُ سارُ -- | [1]سالاحنِ-
ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥	----	سدا مِیٹھا کدے ن پھِیکا گُر سبدی وِیچارُ --2--
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥	----	جِنِ مِیٹھا لائِیا سوئی جانڑَے تِسُ وِٹہُ بلِ جائی --
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥	----	سبدِ سلاہی[1] سدا سُکھداتا وِچہُ آپُ گوائی --3-- | [1]سلاحی-
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥	----	سِتگُرُ میرا سدا ہےَ داتا جو اِچھےَ سو پھلُ پاۓ --
ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥	----	نانک نامُ ملےَ وڈِیائی گُر سبدی سچُ پاۓ --4--3--
ਪ੍ਰਭਾਤੀ ਮਹਲਾ ੩ ॥	----	پّربھاتی مہلا[1] 3 -- | [1]محلا-
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥	----	جو تیری سرنڑائی ہرِ جیءُ تِن تُو راکھن جوگُ --
ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥	----	تُدھُ جیوڈُ مےَ اورُ ن سُوجھےَ نا کو ہویا ن ہوگُ --1--
ਹਰਿ ਜੀਉ ਸਦਾ ਤੇਰੀ ਸਰਣਾਈ ॥	----	ہرِ جیءُ سدا تیری سرنڑائی --

جِءُ بھاوے تِءُ راکھہُ میرے سُیامی ایہ تیری وڈِیائی --1-- رہاءُ --	----	ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥
جو تیری سرنائی ہرِ جیءُ تِن کی کرہِ پرتپال --	----	ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥
آپِ کرِپا کرِ راکھہُ ہرِ جیءُ پوہِ ن سکے جمکالُ --2--	----	ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥
تیری سرنائی سچی ہرِ جیءُ نا اوہ گھٹے ن جاءِ --	Page# [1334]	ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥
جو ہرِ چھوڈِ دوجے بھاءِ لاگے اوہُ جنمے تے مرِ جاءِ --3--	----	ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥
جو تیری سرنائی ہرِ جیءُ تِنا دوکھ بھوکھ کِچھ ناہِ --	----	ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥
نانک نامُ سلاہِ[1] سدا توُ سچے سبدِ سماہِ --4--4-- | [1]سلاحِ	----	ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥
پربھاتی مہلا[1] 3 -- | [1]محلا	----	ਪ੍ਰਭਾਤੀ ਮਹਲਾ ੩ ॥
گُرمُکھِ ہرِ جیءُ سدا دھیاوہُ جب لگُ جیء پران --	----	ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥
گر سبدی منُ نرمل ہویا چوکا منِ ابھمانُ --	----	ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥

سپھلُ جنمُ تِسُ پرّانی کیرا ہرِ کےَ نامِ سمان --1--	----	ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥
میرے من گُر کی سِکھ سُنیِجےَ --	----	ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥
ہرِ کا نامُ سدا سُکھداتا سہجے ہرِ رسُ پیِجےَ --1-- رہاءُ --	----	ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥
مُولُ پچھانڑنِ تِن نِج گھرِ واسا سہجے ہی سُکھُ ہوئی --	----	ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥
گُر کےَ سبدِ کملُ پرگاسِیا ہئُمےَ دُرمتِ کھوئی --	----	ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥
سبھنا مہِ ایکو سچُ ورتےَ وِرلا بُوجھےَ کوئی --2--	----	ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥
گُرمتی منُ نِرملُ ہویا انّمرِتُ تتُ وکھانےَ --	----	ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥
ہرِ کا نامُ سدا منِ وسِیا وِچِ من ہی منُ مانےَ --	----	ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥
سدا بلِہاری گُر اپُنے وِٹہُ جِتُ آتم رامُ پچھانےَ --3--	----	ਸਦਾ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥
مانس جنمِ ستِگُرو ن سیوِیا بِرتھا جنمُ گوائِیا --	----	ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥

ندرِ کرے تاں ستِگُرُ میلے سہجے سہجِ سمائِیا --	----	ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥
نانکؕ نامُ ملےَ وڈِیائی پُورےَ بھاگِ دھِیائِیا --4--5--	----	ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥
پّربھاتی مہلا[1] 3 -- | [1]محلا-	----	ਪ੍ਰਭਾਤੀ ਮਹਲਾ ੩ ॥
آپے بھانْتِ بݨائے بہُ رنّگی سِسٹِ اُپاءِ پّربھِ کھیلُ کِیا --	----	ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥
کرِ کرِ ویکھےَ کرے کرائے سرب جِیا نو رِجکُ[1] دِییا --1-- | [1]رِزق-	----	ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥
کلی کال مہِ روِیا رامُ --	----	ਕਲੀ ਕਾਲ ਮਹਿ ਰਵਿਆ ਰਾਮੁ ॥
گھٹِ گھٹِ پُورِ رہِیا پّربھُ ایکو گُرمُکھِ پرگٹُ ہرِ ہرِ نامُ --1-- رہاءُ --	----	ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥
گُپتا نامُ ورتےَ وِچ کلجُگِ گھٹِ گھٹِ ہرِ بھرپُورِ رہِیا --	----	ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥
نامُ رتنُ تِنا ہِردےَ پّرگٹِیا جو گُر سرݨائی بھجِ پئِیا --2--	----	ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥
اِنّدری پنّچ پنّچے وِس آݨےَ کھِما سنّتوکھُ گُرمتِ پاوےَ --	----	ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥

سو دھنُ دھنُ ہرِ جنُ وڈ پُورا جو بھے بَیراگِ ہرِ گُنڑ گاوے --3--	----	ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥
گُر تے مُہُ پھیرے جے کوئی گُر کا کہِیا ن چِتِ دھرے --	----	ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥
کرِ آچار بہُ سنّپءُ سنّچے جو کِچھُ کرے سُ نرکِ پرے --4--	----	ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥
ایکو سبدُ ایکو پرّبھُ ورتے سبھ ایکسُ تے اُتپتِ چلے --	----	ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥
نانک گُرمُکھِ میلِ مِلائے گُرمُکھِ ہرِ ہرِ جاءِ رلے --5--6--	----	ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥
پرّبھاتی مہلا[1] 3 -- | محلا[1]	----	ਪ੍ਰਭਾਤੀ ਮਹਲਾ ੩ ॥
میرے من گُرُ اپنا سالاہِ[1] -- | سالاحِ[1]	----	ਮੇਰੇ ਮਨ ਗੁਰੁ ਅਪਣਾ ਸਾਲਾਹਿ ॥
پُورا بھاگُ ہووے مُکھِ مستکِ سدا ہرِ کے گُنڑ گاہِ --1-- رہاءُ --	----	ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥
انّمرِت نامُ بھوجنُ ہرِ دےءِ --	Page# [1335]	ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥
کوٹِ مدھے کوئی وِرلا لےءِ --	----	ਕੋਟਿ ਮਧੇ ਕੋਈ ਵਿਰਲਾ ਲੇਇ ॥
جِس نو اپنی ندرِ کرےءِ --1--	----	ਜਿਸ ਨੋ ਅਪਣੀ ਨਦਰਿ ਕਰੇਇ ॥੧॥
گُر کے چرنڑ من ماہِ وساءِ --	----	ਗੁਰ ਕੇ ਚਰਣ ਮਨ ਮਾਹਿ ਵਸਾਇ ॥
دُکھُ انّھیرا اندرہُ جاءِ --	----	ਦੁਖੁ ਅਨ੍ਹੇਰਾ ਅੰਦਰਹੁ ਜਾਇ ॥

آپے ساچا لۓ مِلاۓ ــ2ــ	----	ਆਪੇ ਸਾਚਾ ਲਏ ਮਿਲਾਇ ॥੨॥
گُر کی باݨی سِء لاۓ پِیارُ ــ	----	ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥
اَیتھےَ اوتھےَ ایہُ ادھارُ ــ	----	ਐਥੈ ਓਥੈ ਏਹੁ ਅਧਾਰੁ ॥
آپے دیوےَ سِرجنہارُ ــ3ــ	----	ਆਪੇ ਦੇਵੈ ਸਿਰਜਨਹਾਰੁ ॥੩॥
سچا مناۓ اپݨا بھاݨا ــ	----	ਸਚਾ ਮਨਾਏ ਅਪਣਾ ਭਾਣਾ ॥
سوئی بھگتُ سُگھڑُ سوجاݨا[1] ــ | [1]سوجاݨا۔	----	ਸੋਈ ਭਗਤੁ ਸੁਘੜੁ ਸੋੁਜਾਣਾ ॥
نانکُ تِس کےَ سد کُرباݨا[1] ــ4ــ7ــ17ــ7ــ24ــ | [1]قُرباݨا۔	----	ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥
پّربھاتی مہلا[1] 4 بِبھاس | [1]محلا۔	----	ਪ੍ਰਭਾਤੀ ਮਹਲਾ ੪ ਬਿਭਾਸ
ੴ سِتگُر پّرسادِ ــ	----	ੴ ਸਤਿਗੁਰ ਪ੍ਰਸਾਦਿ ॥
رسکِ رسکِ گُن گاوہ گُرمتِ لِو اُنمنِ نامِ لگان ــ	----	ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥
انّمرِتُ رسُ پِییا گُر سبدی ہم نام وِٹہُ کُربان[1] ــ1ــ | [1]قُربان۔	----	ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥
ہمرے جگجِیون ہرِ پّران ــ	----	ਹਮਰੇ ਜਗਜੀਵਨ ਹਰਿ ਪ੍ਰਾਨ ॥
ہرِ اُوتمُ رِد انّترِ بھائِئو گُرِ منّتُ دِیئو ہرِ کان ــ1ــ رہاءُ ــ	----	ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥
آوہُ سنّت مِلہُ میرے بھائی مِلِ ہرِ ہرِ نامُ وکھان ــ	----	ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥

کِتُ بِدھِ کِءُ پائیِۓَ پ٘ربھُ اپُنا موُ کءُ کرہُ اُپدیسُ ہرِ دان --2--	----	ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥
ستسنّگتِ مہِ ہرِ ہرِ وسِیا مِلِ سنّگتِ ہرِ گُن جان --	----	ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥
وڈّے بھاگِ ستسنّگتِ پائی گُرُ ستِگُرُ پرسِ بھگوان --3--	----	ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥
گُن گاوہ پ٘ربھ اگم ٹھاکُر کے گُن گاءِ رہے ہَیران[1] -- | [1]حَیران-	----	ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥
جن نانک کءُ گُرِ کِرپا دھاری ہرِ نامُ دِیئو کھِن دان --4--1--	----	ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥
پ٘ربھاتی مہلا[1] 4 -- | [1]محلا-	----	ਪ੍ਰਭਾਤੀ ਮਹਲਾ ੪ ॥
اُگوے سوُرُ گُرمُکھِ ہرِ بولہِ سبھ رَینِ سمہّالہِ ہرِ گال --	----	ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥
ہمرے پ٘ربھِ ہم لوچ لگائی ہم کرہ پ٘ربھوُ ہرِ بھال --1--	----	ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥
میرا منُ سادھوُ دھوُرِ روال --	----	ਮੇਰਾ ਮਨੁ ਸਾਧੂ ਧੂਰਿ ਰਵਾਲ ॥
ہرِ ہرِ نامُ دِڑ٘ڑائِئو گُرِ میِٹھا گُر پگ جھارہ ہم بال --1-- رہاءُ --	----	ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥

ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥	----	ساکت کءُ دِنُ رَینِ انّدھاری موہِ پھاتھے مائِیا جال --
ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥	----	کھِنُ پلُ ہرِ پرّبھُ رِدےَ ن وسِئو رِنِ بادھے بہُ بِدھِ بال --2--
ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥	----	ستسنّگتِ مِلِ متِ بُدھِ پائی ہءُ چھوُٹے ممتا جال --
ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥	----	ہرِ ناما ہرِ میِٹھ لگانا گُرِ کیِۓ سبدِ نِہال --3--
ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥	----	ہم بارِک گُر اگم گُسائی گُر کرِ کِرپا پرّتِپال --
ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥	----	بِکھُ بھءُجل ڈُبدے کاڈھِ لیہُ پرّبھ گُر نانک بال گُپال --4--2--
ਪ੍ਰਭਾਤੀ ਮਹਲਾ ੪ ॥	----	پرّبھاتی مہلا[1] 4 -- | محلا[1]-
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥	----	اِکُ کھِنُ ہرِ پرّبھِ کِرپا دھاری گُن گاۓ رسک رسِیک --
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥	----	گاوت سُنت دوئُو بھۓ مُکتے جِنا گُرمُکھِ کھِنُ ہرِ پیِک --1--
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥	Page# [1336]	میرےَ منِ ہرِ ہرِ رام نامُ رسُ ٹِیک --

گرُمکھِ نامُ سِیتل جلُ پائِیا ہرِ ہرِ نامُ پِیا رسُ جھیِک --1-- رہاءُ --	----	ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
جِن ہرِ ہِردے پرِیتِ لگانی تِنا مستکِ اُوجل ٹِیک --	----	ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
ہرِ جن سوبھا سبھ جگ اُوپرِ جِءُ وِچِ اُڈوا سسِ کیِک --2--	----	ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
جِن ہرِ ہِردے نامُ ن وسِئو تِن سبھِ کارج پھیِک --	----	ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
جَیسے سِیگارُ کرے دیہ مانُکھ نام بِنا نکٹے نک کیِک --3--	----	ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
گھٹِ گھٹِ رمئِیا رمت رام راءِ سبھ ورتے سبھ مہِ اِیک --	----	ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
جن نانک کءُ ہرِ کرِپا دھاری گر بچن دھیائِئو گھری مِیک --4--3--	----	ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
پرَبھاتی مہلا[1] 4 -- | محلا[1]	----	ਪ੍ਰਭਾਤੀ ਮਹਲਾ ੪ ॥
اگم دئِیال کرِپا پرَبھِ دھاری مُکھِ ہرِ ہرِ نامُ ہم کہے --	----	ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
پتت پاون ہرِ نامُ دھیائِئو سبھِ کِلبِکھ پاپ لہے --1--	----	ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥

جپِ من رام نامُ روِ رہے ۔۔	----	ਜਪਿ ਮਨ ਰਾਮ ਨਾਮੁ ਰਵਿ ਰਹੇ ॥
دِین دئِیالُ دُکھ بھنّجنُ گائِئو گُرمتِ نامُ پدارتھُ لہے ۔۔1۔۔ رہاءُ ۔۔	----	ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
کائِیا نگرِ نگرِ ہرِ بسِئو متِ گُرمتِ ہرِ ہرِ سہے ۔۔	----	ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
سرِیرِ سروورِ نامُ ہرِ پّرگٹِئو گھرِ منّدرِ ہرِ پّربھُ لہے ۔۔2۔۔	----	ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
جو نر بھرمِ بھرمِ اُدِیانے تے ساکت مُوڑ مُہے ۔۔	----	ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
جِءُ مِرگ نابھِ بسےَ باسُ بسنا بھّرمِ بھّرمِئو جھار گہے ۔۔3۔۔	----	ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
تُم وڈ اگم اگادھِ بودھِ پّربھ متِ دیوہُ ہرِ پّربھ لہے ۔۔	----	ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
جن نانک کءُ گُرِ ہاتھُ سِرِ دھرِئو ہرِ رام نامِ روِ رہے ۔۔4۔۔4۔۔	----	ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
پّربھاتی مہلا[1] 4 ۔۔ | محلا[1]۔	----	ਪ੍ਰਭਾਤੀ ਮਹਲਾ ੪ ॥
مِن لاگی پّرِیتِ رام نام ہرِ ہرِ جپِئو ہرِ پّربھُ وڈپھا ۔۔	----	ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥

ستگُر بچن سُکھانے ہِیئڑے ہرِ دھاری ہرِ پرّبھ کرِپھا --1--	ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
میرے من بھجُ رام نام ہرِ نِمکھپھا --	ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
ہرِ ہرِ دانُ دِیئو گُرِ پُورے ہرِ ناما منِ تنِ بسپھا --1-- رہاءُ --	ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
کائِیا نگرِ وسِئو گھرِ منّدرِ جپ سوبھا گُرمُکھِ کرپھا --	ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
ہلتِ پلتِ جن بھئے سُہیلے مُکھ اُوجل گُرمُکھِ ترپھا --2--	ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
انبھءُ ہرِ ہرِ ہرِ لِو لاگی ہرِ اُر دھارِئو گُرِ نِمکھپھا --	ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
کوٹِ کوٹِ کے دوکھ سبھ جن کے ہرِ دُورِ کِیئے اِک پلپھا --3--	ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
تُمرے جن تُم ہی تے جانے پرّبھ جانِئو جن تے مُکھپھا --	ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
ہرِ ہرِ آپُ دھرِئو ہرِ جن مہِ جن نانکُ ہرِ پرّبھُ اِکپھا[1] --4--5-- |	ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
[1] اِکفا-	
پرّبھاتی مہلا[1] 4 -- | [1] محلا-	ਪ੍ਰਭਾਤੀ ਮਹਲਾ ੪ ॥

Page# [1337]

گُر ستِگُرِ نامُ دِڑائِئو ہرِ ہرِ
ہم مُئے جِیوے ہرِ جپِبھا --

ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ
ਹਮ ਮੁਏ ਜੀਵੇ ਹਰਿ ਜਪਿਭਾ ॥

دھنُ دھنّ گُرو گُر ستِگُرُ پُورا
بِکھُ ڈُبدے باہ دےءِ کڈھِبھا --1--

ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ
ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥

جپ من رام نامُ اردھانْبھا --

ਜਪਿ ਮਨ ਰਾਮ ਨਾਮੁ ਅਰਧਾਂਭਾ ॥

اُپجنّپِ اُپاءِ ن پائیِئے کتہُو
گُرِ پُورےَ ہرِ پرّبھُ لابھا --1-- رہاءُ --

ਉਪਜੰਪਿ ਉਪਾਇ ਨ ਪਾਈਐ ਕਤਹੂ
ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥

رام نامُ رسُ رام رسائِنُ
رسُ پییا گُرمتِ رسبھا --

ਰਾਮ ਨਾਮੁ ਰਸੁ ਰਾਮ ਰਸਾਇਣੁ
ਰਸੁ ਪੀਆ ਗੁਰਮਤਿ ਰਸਭਾ ॥

لوہ منُور کنّچنُ مِل سنّگتِ
ہرِ اُر دھارِئو گُرِ ہرِبھا --2--

ਲੋਹ ਮਨੂਰ ਕੰਚਨੁ ਮਿਲਿ ਸੰਗਤਿ
ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥

ہئُمےَ بِکھِیا نِت لوبھِ لُبھانے
پُت کلت موہِ لُبھِبھا --

ਹਉਮੈ ਬਿਖਿਆ ਨਿਤ ਲੋਭਿ ਲੁਭਾਨੇ
ਪੁਤ ਕਲਤ ਮੋਹਿ ਲੁਭਿਭਾ ॥

تِن پگ سنّت ن سیوے کبہُو
تے منمُکھ بھُونّبھر بھربھا --3--

ਤਿਨ ਪਗ ਸੰਤ ਨ ਸੇਵੇ ਕਬਹੂ
ਤੇ ਮਨਮੁਖ ਭੂੰਭਰ ਭਰਭਾ ॥੩॥

تُمرے گُن تُم ہی پرّبھ جانہُ
ہم پرے ہارِ تُم سرنبھا --

ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ
ਹਮ ਪਰੇ ਹਾਰਿ ਤੁਮ ਸਰਨਭਾ ॥

جِءُ جانہُ تِءُ راکھہُ سُیامی		ਜਿਉ ਜਾਨਹੁ ਤਿਉ ਰਾਖਹੁ ਸੁਆਮੀ
جن نانکُ داسُ تُمنبھا --4--6-- چھکا --1	----	ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
پّربھاتی ؛بھاس پڑتال مہلا[1] 4 | محلا[1]	----	ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪
ੴ سَتِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
جپ من ہرِ ہرِ نامُ نِدھان --	----	ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥
ہرِ درگہ پاوہِ مان --	----	ਹਰਿ ਦਰਗਹ ਪਾਵਹਿ ਮਾਨ ॥
جِنِ جپِیا تے پارِ پران --1-- رہاءُ --	----	ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥
سُنِ من ہرِ ہرِ نامُ کرِ دھیانُ --	----	ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥
سُنِ من ہرِ کیرتِ اُٹھسٹھِ مجانُ --	----	ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥
سُنِ من گُرمُکھِ پاوہِ مانُ --1--	----	ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥
جپ من پرمیسُرُ پردھانُ --	----	ਜਪਿ ਮਨ ਪਰਮੇਸੁਰੁ ਪਰਧਾਨੁ ॥
کھِن کھووے پاپ کوٹان --	----	ਖਿਨ ਖੋਵੈ ਪਾਪ ਕੋਟਾਨ ॥
مِلُ نانک ہرِ بھگوان --2--1--7--	----	ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥
پّربھاتی مہلا[1] 5 ؛بھاس | محلا[1]	----	ਪ੍ਰਭਾਤੀ ਮਹਲਾ ੫ ਬਿਭਾਸ
ੴ سَتِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
مَنُ ہرِ کیِیا تنُ سبھ ساجِیا --	----	ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
پنّچ تت رچ جوتِ نواجِیا --	----	ਪੰਚ ਤਤ ਰਚਿ ਜੋਤਿ ਨਿਵਾਜਿਆ ॥
سِہجا دھرتِ برتن کءُ پانی --	----	ਸਿਹਜਾ ਧਰਤਿ ਬਰਤਨ ਕਉ ਪਾਨੀ ॥

نِمکھ ن وِسارہُ سیوہُ سارِگپانی --1--	----	ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
من ستِگُرُ سیوِ ہوءِ پرم گتے --	----	ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
ہرکھ سوگ تے رہہِ نِرارا تاں تُو پاوہِ پرانپتے --1-- رہاءُ --	----	ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
کاپڑ بھوگ رس انِک بھُنّچائے --	----	ਕਾਪੜ ਭੋਗ ਰਸ ਅਨਿਕ ਭੁੰਚਾਏ ॥
مات پِتا کُٹنّب سگل بنائے --	----	ਮਾਤ ਪਿਤਾ ਕੁਟੰਬ ਸਗਲ ਬਨਾਏ ॥
رِجکُ[1] سماہے جلِ تھلِ مِیت -- | [1]رِزق-	----	ਰਿਜਕੁ ਸਮਾਹੇ ਜਲਿ ਥਲਿ ਮੀਤ ॥
سو ہرِ سیوہُ نِیتا نِیت --2--	----	ਸੋ ਹਰਿ ਸੇਵਹੁ ਨੀਤਾ ਨੀਤ ॥੨॥
تہا سکھائی جہ کوءِ ن ہووے --	----	ਤਹਾ ਸਖਾਈ ਜਹ ਕੋਇ ਨ ਹੋਵੈ ॥
کوٹِ اپرّادھ اِک کھِن مہِ دھووے --	----	ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
داتِ کرے نہی پچھوتاوے[1] -- | [1]پچھوتاوے-	----	ਦਾਤਿ ਕਰੈ ਨਹੀ ਪਛੋਤਾਵੈ ॥
ایکا بکھس[1] پھِرِ بہُرِ ن بُلاوے --3-- | [1]بخش-	----	ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
کِرت سنّجوگی پائِیا بھالِ --	----	ਕਿਰਤ ਸੰਜੋਗੀ ਪਾਇਆ ਭਾਲਿ ॥
سادھسنّگتِ مہِ بسے گُپال --	Page# [1338]	ਸਾਧਸੰਗਤਿ ਮਹਿ ਬਸੇ ਗੁਪਾਲ ॥
گُر مِلِ آئے تُمرے دُیار --	----	ਗੁਰ ਮਿਲਿ ਆਏ ਤੁਮਰੈ ਦੁਆਰ ॥
جن نانک درسنُ دیہُ مُرارِ --4--1--	----	ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥
پّربھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥

پّربھ کی سیوا جن کی سوبھا --	----	ਪ੍ਰਭ ਕੀ ਸੇਵਾ ਜਨ ਕੀ ਸੋਭਾ ॥
کام کّرودھ مٹے تِس لوبھا --	----	ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥
نامُ تیرا جن کے بھنڈارِ --	----	ਨਾਮੁ ਤੇਰਾ ਜਨ ਕੈ ਭੰਡਾਰਿ ॥
گُن گاوہِ پّربھ درس پیارِ --1--	----	ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥
تُمری بھگتِ پّربھ تُمہِ جنائی --	----	ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥
کاٹِ جیوری جن لیۓ چھڈائی --1-- رہاءُ --	----	ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥
جو جنُ راتا پّربھ کے رنگِ --	----	ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥
تِن سُکھُ پائیا پّربھ کے سنگِ --	----	ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥
جِس رسُ آئیا سوئی جانَے --	----	ਜਿਸੁ ਰਸੁ ਆਇਆ ਸੋਈ ਜਾਨੈ ॥
پیکھِ پیکھِ من مہِ ہَیرانَے[1] --2-- |	----	ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥
[1] حیرانے-		
سو سُکھیا سبھ تے اُوتمُ سوءِ --	----	ਸੋ ਸੁਖੀਆ ਸਭ ਤੇ ਊਤਮੁ ਸੋਇ ॥
جا کے ہِردے وسیا پّربھُ سوءِ --	----	ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥
سوئی نِہچلُ آوے ن جاءِ --	----	ਸੋਈ ਨਿਹਚਲੁ ਆਵੈ ਨ ਜਾਇ ॥
اندِنُ پّربھ کے ہرِ گُنْ گاءِ --3--	----	ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥
تا کءُ کرہُ سگل نمسکارُ --	----	ਤਾ ਕਉ ਕਰਹੁ ਸਗਲ ਨਮਸਕਾਰੁ ॥
جا کے منِ پُورنُ نِرنکارُ --	----	ਜਾ ਕੈ ਮਨਿ ਪੂਰਨੁ ਨਿਰੰਕਾਰੁ ॥
کرِ کرِپا موہِ ٹھاکُر دیوا --	----	ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥
نانکُ اُدھرے جن کی سیوا --4--2--	----	ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥

پّربھاتی مہلا[1] 5 -- | محلا[1]-	----	ਪ੍ਰਭਾਤੀ ਮਹਲਾ ੫ ॥
گُن گاوت مَن ہوءِ انند --	----	ਗੁਨ ਗਾਵਤ ਮਨਿ ਹੋਇ ਅਨੰਦ ॥
آٹھ پہر سِمرءُ بھگونّت --	----	ਆਠ ਪਹਰ ਸਿਮਰਉ ਭਗਵੰਤ ॥
جا کے سِمرنِ کلمل جاہِ --	----	ਜਾ ਕੈ ਸਿਮਰਨਿ ਕਲਮਲ ਜਾਹਿ ॥
تِس گُر کی ہم چرنی پاہِ --1--	----	ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
سُمتِ دیوہُ سنّت پِیارے --	----	ਸੁਮਤਿ ਦੇਵਹੁ ਸੰਤ ਪਿਆਰੇ ॥
سِمرءُ نامُ موہِ نِستارے --1-- رہاءُ --	----	ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
جِن گُرِ کہِیا مارگُ سِیدھا --	----	ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
سگل تِیاگِ نامِ ہرِ گِیدھا --	----	ਸਗਲ ਤਿਆਗਿ ਨਾਮਿ ਹਰਿ ਗੀਧਾ ॥
تِس گُر کے سدا بلِ جائیئے --	----	ਤਿਸੁ ਗੁਰ ਕੈ ਸਦਾ ਬਲਿ ਜਾਈਐ ॥
ہرِ سِمرنُ جِسُ گُر تے پائیئے --2--	----	ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
بُوڈت پّرانی جِن گُرہِ ترائِیا --	----	ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
جِسُ پّرسادِ موہے نہی مائِیا --	----	ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
ہلتُ پلتُ جِن گُرہِ سوارِیا --	----	ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
تِس گُر اُوپرِ سدا ہءُ وارِیا --3--	----	ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
مہا مُگدھ تے کِیا گِیانی --	----	ਮਹਾ ਮੁਗਧ ਤੇ ਕੀਆ ਗਿਆਨੀ ॥
گُر پُورے کی اکتھ کہانی --	----	ਗੁਰ ਪੂਰੇ ਕੀ ਅਕਥ ਕਹਾਨੀ ॥
پاربّرہم نانک گُردیو --	----	ਪਾਰਬ੍ਰਹਮ ਨਾਨਕ ਗੁਰਦੇਵ ॥
وڈے بھاگِ پائیئے ہرِ سیو --4--3--	----	ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥

پّربھاتی مہلا[1] 5 -- | محلا[1]-	----	ਪ੍ਰਭਾਤੀ ਮਹਲਾ ੫ ॥
سگلے دُوکھ مٹے سُکھ دِیۓ اپنا نامُ جپائِیا --	----	ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥
کرِ کرِپا اپنی سیوا لاۓ سگلا دُرتُ مِٹائیا --1--	----	ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥
ہم بارِک سرنِ پّربھ دئیال --	----	ਹਮ ਬਾਰਿਕ ਸਰਨਿ ਪ੍ਰਭ ਦਇਆਲ ॥
اوگنْ کاٹِ کیۓ پّربھِ اپنے راکھِ لیۓ میرے گُر گوپالِ --1-- رہاۓ --	----	ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥
تاپ پاپ بنسے کھِن بھیترِ بھۓ کرِپال گُسائی --	----	ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥
ساسِ ساسِ پاربّرہمُ ارادھی اپُنے ستِگُر کے بلِ جائی --2--	----	ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥
اگم اگوچرُ بئنّتُ سُیامی تا کا انّتُ ن پائیۓ --	----	ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥
لاہا کھاٹِ ہوئیۓ دھنونّتا اپُنا پّربھُو دھیائیۓ --3--	----	ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥
آٹھ پہر پاربّرہمُ دھیائی سدا سدا گُن گائیا --	----	ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥

کہُ نانک میرے پُورے منورتھ پاربرّہمُ گُرُ پائِیا --4--4--	Page# [1339]	ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥
پّربھاتی مہلا[1] 5 -- | محلا[1]-	----	ਪ੍ਰਭਾਤੀ ਮਹਲਾ ੫ ॥
سِمرت نامُ کِلبِکھ سبھِ ناسے --	----	ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥
سچُ نامُ گُرِ دِینی راسے --	----	ਸਚੁ ਨਾਮੁ ਗੁਰਿ ਦੀਨੀ ਰਾਸੇ ॥
پّربھ کی درگہ سوبھاونّتے --	----	ਪ੍ਰਭ ਕੀ ਦਰਗਹ ਸੋਭਾਵੰਤੇ ॥
سیوک سیوِ سدا سوہنّتے --1--	----	ਸੇਵਕ ਸੇਵਿ ਸਦਾ ਸੋਹੰਤੇ ॥੧॥
ہرِ ہرِ نامُ جپہُ میرے بھائی -- سگلے روگ دوکھ سبھِ بِنسہِ	----	ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਸਗਲੇ ਰੋਗ ਦੋਖ ਸਭਿ ਬਿਨਸਹਿ
اگِیانُ انّدھیرا من تے جائی --1-- رہاءُ --	----	ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥
جنم مرن گُرِ راکھے مِیت --	----	ਜਨਮ ਮਰਨ ਗੁਰਿ ਰਾਖੇ ਮੀਤ ॥
ہرِ کے نام سِءُ لاگی پّرِیتِ --	----	ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥
کوٹِ جنم کے گئے کلیس --	----	ਕੋਟਿ ਜਨਮ ਕੇ ਗਏ ਕਲੇਸ ॥
جو تِسُ بھاوےَ سو بھل ہوس --2--	----	ਜੋ ਤਿਸੁ ਭਾਵੈ ਸੋ ਭਲ ਹੋਸ ॥੨॥
تِسُ گُر کءُ ہءُ سد بلِ جائی --	----	ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥
جِسُ پّرسادِ ہرِ نامُ دھِیائی --	----	ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥
اَیسا گُرُ پائیِئےَ وڈبھاگی --	----	ਐਸਾ ਗੁਰੁ ਪਾਈਐ ਵਡਭਾਗੀ ॥
جِسُ ملتے رام لِو لاگی --3--	----	ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥

کرِ کرِپا پاربرہم سُیامی --	----	ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥
سگل گھٹا کے انترجامی --	----	ਸਗਲ ਘਟਾ ਕੇ ਅੰਤਰਜਾਮੀ ॥
آٹھ پہر اپُنی لِو لاءِ --	----	ਆਠ ਪਹਰ ਅਪੁਨੀ ਲਿਵ ਲਾਇ ॥
جنُ نانکُ پرّبھ کی سرناءِ --4--5--	----	ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥
پرّبھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥
کرِ کرِپا اپُنے پرّبھِ کیۓ --	----	ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥
ہرِ کا نامُ جپن کءُ دِیۓ --	----	ਹਰਿ ਕਾ ਨਾਮੁ ਜਪਨ ਕਉ ਦੀਏ ॥
آٹھ پہر گُن گاءِ گُبِنّد --	----	ਆਠ ਪਹਰ ਗੁਨ ਗਾਇ ਗੁਬਿੰਦ ॥
بھےَ بنسے اُتری سبھ چِنّد --1--	----	ਭੈ ਬਿਨਸੇ ਉਤਰੀ ਸਭ ਚਿੰਦ ॥੧॥
اُبرے ستِگُر چرنی لاگِ --	----	ਉਬਰੇ ਸਤਿਗੁਰ ਚਰਨੀ ਲਾਗਿ ॥
جو گُرُ کہےَ سوئی بھل مِیٹھا من کی متِ تِیاگِ --1-- رہاءُ --	----	ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥
منِ تنِ وسِیا ہرِ پرّبھُ سوئی --	----	ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥
کلِ کلیس کِچھُ بِگھنُ ن ہوئی --	----	ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥
سدا سدا پرّبھُ جیء کےَ سنّگِ --	----	ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥
اُتری مَیلُ نام کےَ رنّگِ --2--	----	ਉਤਰੀ ਮੈਲੁ ਨਾਮ ਕੈ ਰੰਗਿ ॥੨॥
چرن کمل سِءُ لاگو پِیارُ --	----	ਚਰਨ ਕਮਲ ਸਿਉ ਲਾਗੋ ਪਿਆਰੁ ॥
بنسے کام کرودھ اہنّکار --	----	ਬਿਨਸੇ ਕਾਮ ਕ੍ਰੋਧ ਅਹੰਕਾਰ ॥
پرّبھ مِلن کا مارگُ جاناں --	----	ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥

بھاءِ بھگتِ ہرِ سِءُ منُ ماناں --3--	----	ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥
سُنڑِ سجنڑ سنّت مِیت سُہیلے --	----	ਸੁਣਿ ਸਜਣ ਸੰਤ ਮੀਤ ਸੁਹੇਲੇ ॥
نامُ رتنُ ہرِ اگہ اتولے --	----	ਨਾਮੁ ਰਤਨੁ ਹਰਿ ਅਗਹ ਅਤੋਲੇ ॥
سدا سدا پّربھُ گُنڑ نِدھِ گائیئےَ --	----	ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥
کہُ نانک وڈبھاگی پائیئےَ --4--6--	----	ਕਹੁ ਨਾਨਕ ਵਡਭਾਗੀ ਪਾਈਐ ॥੪॥੬॥
پّربھاتی مہلا[1] 5 -- | محلا[1]	----	ਪ੍ਰਭਾਤੀ ਮਹਲਾ ੫ ॥
سے دھنونّت سیئی سچُ ساہا --	----	ਸੇ ਧਨਵੰਤ ਸੇਈ ਸਚੁ ਸਾਹਾ ॥
ہرِ کی درگہ نامُ وِساہا --1--	----	ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥
ہرِ ہرِ نامُ جپہُ من مِیت --	----	ਹਰਿ ਹਰਿ ਨਾਮੁ ਜਪਹੁ ਮਨ ਮੀਤ ॥
گُرُ پُورا پائیئےَ وڈبھاگی نِرمل پُورن رِیت --1-- رہاءُ --	----	ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥
پائِیا لابھُ وجی وادھائی --	----	ਪਾਇਆ ਲਾਭੁ ਵਜੀ ਵਾਧਾਈ ॥
سنّت پّرسادِ ہرِ کے گُن گائی --2--	----	ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥
سپھل جنمُ جِیون پرواݨُ --	----	ਸਫਲ ਜਨਮੁ ਜੀਵਨ ਪਰਵਾਣੁ ॥
گُر پرسادی ہرِ رنّگُ ماݨُ --3--	----	ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥
بنسے کام کّرودھ اہنّکار --	----	ਬਿਨਸੇ ਕਾਮ ਕ੍ਰੋਧ ਅਹੰਕਾਰ ॥
نانک گُرمُکھِ اُترہِ پارِ --4--7--	----	ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥
پّربھاتی مہلا[1] 5 -- | محلا[1]	----	ਪ੍ਰਭਾਤੀ ਮਹਲਾ ੫ ॥
گُرُ پُورا پُوری تا کی کلا --	----	ਗੁਰੁ ਪੂਰਾ ਪੂਰੀ ਤਾ ਕੀ ਕਲਾ ॥

گُر کا سبدُ سدا سد اٹلا --	----	ਗੁਰ ਕਾ ਸਬਦੁ ਸਦਾ ਸਦ ਅਟਲਾ ॥
گُر کی بانڑی جِسُ منِ وسےَ --	Page# [1340]	ਗੁਰ ਕੀ ਬਾਣੀ ਜਿਸੁ ਮਨਿ ਵਸੈ ॥
دُوکھُ دردُ سبھُ تا کا نسےَ --1--	----	ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥
ہرِ رنگِ راتا منُ رام گُن گاوےَ --	----	ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥
مُکتو[1] سادھو دھوری ناوےَ --1-- رہاءُ -- | [1]مُکتو-	----	ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥
گُر پرسادی اُترے پارِ --	----	ਗੁਰ ਪਰਸਾਦੀ ਉਤਰੇ ਪਾਰਿ ॥
بھءُ بھرمُ بنسے بِکار --	----	ਭਉ ਭਰਮੁ ਬਿਨਸੇ ਬਿਕਾਰ ॥
من تن انترِ بسے گُر چرنا --	----	ਮਨ ਤਨ ਅੰਤਰਿ ਬਸੇ ਗੁਰ ਚਰਨਾ ॥
نِربھےَ سادھ پرے ہرِ سرنا --2--	----	ਨਿਰਭੈ ਸਾਧ ਪਰੇ ਹਰਿ ਸਰਨਾ ॥੨॥
اند سہج رس سُوکھ گھنیرے --	----	ਅਨਦ ਸਹਜ ਰਸ ਸੂਖ ਘਨੇਰੇ ॥
دُسمنُ دُوکھُ ن آوےَ نیرے --	----	ਦੁਸਮਨੁ ਦੂਖੁ ਨ ਆਵੈ ਨੇਰੇ ॥
گُرِ پُورےَ اپُنے کرِ راکھے --	----	ਗੁਰਿ ਪੂਰੈ ਅਪੁਨੇ ਕਰਿ ਰਾਖੇ ॥
ہرِ نامُ جپت کِلبِکھ سبھِ لاتھے --3--	----	ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥
سنّت ساجن سِکھ بھۓ سُہیلے --	----	ਸੰਤ ਸਾਜਨ ਸਿਖ ਭਏ ਸੁਹੇਲੇ ॥
گُرِ پُورےَ پّربھ سِءُ لےَ میلے --	----	ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥
جنم مرن دُکھ پھاہا کاٹِیا --	----	ਜਨਮ ਮਰਨ ਦੁਖ ਫਾਹਾ ਕਾਟਿਆ ॥
کہُ نانک گُرِ پڑدا ڈھاکِیا --4--8--	----	ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥
پّربھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥

سَتِگُرِ پُورے نامُ دِییا --	----	ਸਤਿਗੁਰਿ ਪੂਰੈ ਨਾਮੁ ਦੀਆ ॥
اند منّگل کلِیانڑ سدا سُکھُ کارجُ سگلا راسِ تھِیا --1-- رہاءُ --	----	ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥
چرن کمل گُر کے منِ وُوٹھے --	----	ਚਰਨ ਕਮਲ ਗੁਰ ਕੇ ਮਨਿ ਵੂਠੇ ॥
دُوکھ درد بھّرم بنسے جھُوٹھے --1--	----	ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥
نِت اُٹھِ گاوہُ پّربھ کی بانڑی --	----	ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥
آٹھ پہر ہرِ سِمرہُ پّرانڑی --2--	----	ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥
گھرِ باہرِ پّربھُ سبھنی تھائی --	----	ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥
سنّگِ سہائی جہ ہءُ جائی --3--	----	ਸੰਗਿ ਸਹਾਈ ਜਹ ਹਉ ਜਾਈ ॥੩॥
دُءِ کر جوڑِ کری ارداسِ[1] -- | [1]عرداسِ-	----	ਦੁਇ ਕਰ ਜੋੜਿ ਕਰੀ ਅਰਦਾਸਿ ॥
سدا جپے نانکُ گُنڑتاسُ --4--9--	----	ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥
پّربھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥
پاربّرہمُ پّربھُ سُگھڑ سُجانڑُ --	----	ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥
گُرُ پُورا پائیئَ وڈبھاگی درسن کءُ جائیئَ کُربانڑُ[1] --1-- رہاءُ -- | [1]قُربانڑُ-	----	ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥
کِلبکھ میٹے سبدِ سنّتوکھُ --	----	ਕਿਲਬਿਖ ਮੇਟੇ ਸਬਦਿ ਸੰਤੋਖੁ ॥
نامُ ارادھن ہویا جوگُ --	----	ਨਾਮੁ ਅਰਾਧਨ ਹੋਆ ਜੋਗੁ ॥
سادھسنّگِ ہویا پرگاسُ --	----	ਸਾਧਸੰਗਿ ਹੋਆ ਪਰਗਾਸੁ ॥

چرن کمل من ماہِ نِواسُ --1--	----	ਚਰਨ ਕਮਲ ਮਨ ਮਾਹਿ ਨਿਵਾਸੁ ॥੧॥
جِنِ کِیا تِنِ لِیا راکھِ --	----	ਜਿਨਿ ਕੀਆ ਤਿਨਿ ਲੀਆ ਰਾਖਿ ॥
پّربھُ پُورا اناتھ کا ناتھُ --	----	ਪ੍ਰਭੁ ਪੂਰਾ ਅਨਾਥ ਕਾ ਨਾਥੁ ॥
جِسہِ نِواجے[1] کِرپا دھارِ -- | نِوازے[1]-	----	ਜਿਸਹਿ ਨਿਵਾਜੇ ਕਿਰਪਾ ਧਾਰਿ ॥
پُورن کرم تا کے آچار --2--	----	ਪੂਰਨ ਕਰਮ ਤਾ ਕੇ ਆਚਾਰ ॥੨॥
گُݨ گاوےَ نِت نِت نِت نوے --	----	ਗੁਣ ਗਾਵੈ ਨਿਤ ਨਿਤ ਨਿਤ ਨਵੇ ॥
لکھ چئُراسیہ جونِ ن بھوے --	----	ਲਖ ਚਉਰਾਸੀਹ ਜੋਨਿ ਨ ਭਵੇ ॥
اِیہاں اُوہاں چرݨ پُوجارے --	----	ਈਹਾਂ ਊਹਾਂ ਚਰਣ ਪੂਜਾਰੇ ॥
مُکھُ اُوجلُ ساچے دربارے --3--	----	ਮੁਖੁ ਊਜਲੁ ਸਾਚੇ ਦਰਬਾਰੇ ॥੩॥
جِسُ مستکِ گُرِ دھرِیا ہاتھُ --	----	ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥
کوٹِ مدھے کو وِرلا داسُ --	----	ਕੋਟਿ ਮਧੇ ਕੋ ਵਿਰਲਾ ਦਾਸੁ ॥
جلِ تھلِ مہِیئلِ پیکھےَ بھرپُورِ --	----	ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥
نانک اُدھرسِ تِسُ جن کی دھُورِ --10--4--	----	ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥
پّربھاتی مہلا[1] 5 -- | محلا[1]-	----	ਪ੍ਰਭਾਤੀ ਮਹਲਾ ੫ ॥
کُربانُݨ[1] جائی گُر پُورے اپنے -- | قُربانُ[1]-	----	ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥
جِسُ پّرسادِ ہرِ ہرِ جپُ جپنے --1-- رہاءُ --	----	ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥
انّمرِت بانݨی سُݨت نِہال --	----	ਅੰਮ੍ਰਿਤ ਬਾਣੀ ਸੁਣਤ ਨਿਹਾਲ ॥

بِنسِ گۓ بِکھِیا جنّجال[1] --1-- | [1]زنّجال-	----	ਬਿਨਸਿ ਗਏ ਬਿਖਿਆ ਜੰਜਾਲ ॥੧॥
ساچ سبد سِءُ لاگی پّرِیتِ --	----	ਸਾਚ ਸਬਦ ਸਿਉ ਲਾਗੀ ਪ੍ਰੀਤਿ ॥
ہرِ پّربھُ اپُنا آئِیا چِیتِ --2--	----	ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥
نامُ جپت ہویا پرگاسُ --	----	ਨਾਮੁ ਜਪਤ ਹੋਆ ਪਰਗਾਸੁ ॥
گُر سبدے کِینا رِدےَ نِواسُ --3--	----	ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥
گُر سمرتھ سدا دئِیال --	Page# [1341]	ਗੁਰ ਸਮਰਥ ਸਦਾ ਦਇਆਲ ॥
ہرِ جپِ جپِ نانک بھۓ نِہال --4--11--	----	ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥
پّربھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥
گُرُ گُرُ کرت سدا سُکھُ پائِیا --	----	ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥
دِین دئِیال بھۓ کِرپالا اپنٕا نامُ آپِ جپائِیا --1-- رہاءُ --	----	ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥
سنّتسنّگتِ مِلِ بھئِیا پّرگاس --	----	ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥
ہرِ ہرِ جپت پُورن بھئی آس --1--	----	ਹਰਿ ਹਰਿ ਜਪਤ ਪੂਰਨ ਭਈ ਆਸ ॥੧॥
سرب کلِیانٕ سُوکھ منِ وُوٹھے --	----	ਸਰਬ ਕਲਿਆਣ ਸੂਖ ਮਨਿ ਵੂਠੇ ॥
ہرِ گُنٕ گاۓ گُر نانک تُوٹھے --2--12--	----	ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥
پّربھاتی مہلا[1] 5 گھرُ 2 بِبھاس | [1]محلا-	----	ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
اورُ ن دُوجا ٹھاءُ --	----	ਅਵਰੁ ਨ ਦੂਜਾ ਠਾਉ ॥

ناہی بِنُ ہرِ ناءُ --	----	ਨਾਹੀ ਬਿਨੁ ਹਰਿ ਨਾਉ ॥
سرب سِدھِ کلِیان --	----	ਸਰਬ ਸਿਧਿ ਕਲਿਆਨ ॥
پُورن ہوہِ سگل کام --1--	----	ਪੂਰਨ ਹੋਹਿ ਸਗਲ ਕਾਮ ॥੧॥
ہرِ کو نامُ جپِیۓَ نیت --	----	ਹਰਿ ਕੋ ਨਾਮੁ ਜਪੀਐ ਨੀਤ ॥
کام کرودھ اہنّکارُ بنسےَ لگےَ ایکےَ پرِیتِ --1-- رہاءُ --	----	ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥
نامِ لاگےَ دُوکھُ بھاگےَ سرنِ پالن جوگُ --	----	ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥
ستِگرُ بھیٹےَ جمُ ن تیٹےَ جِسُ دھُرِ ہووےَ سنّجوگُ --2--	----	ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥
رَینِ دِنسُ دھِیاءِ ہرِ ہرِ تجہُ من کے بھرم --	----	ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥
سادھسنّگتِ ہرِ ملےَ جِسہِ پُورن کرم --3--	----	ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥
جنم جنم بِکھاد بنسے راکھِ لینے آپِ --	----	ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥
مات پِتا مِیت بھائی جن نانک ہرِ ہرِ جاپِ --4--1--13--	----	ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥
پّربھاتی مہلا[1] 5 بِبھاس پڑتال | محلا[1]-	----	ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

ੴ ਸਤਿਗੁਰ ਪ੍ਰਸਾਦਿ ॥	ੴ سَتِگُر پْرسادِ --
ਰਮ ਰਾਮ ਰਾਮ ਰਾਮ ਜਾਪ ॥	رم رام رام رام جاپ --
ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥	کلِ کلیس لوبھ موہ بِنسِ جاءِ اہنّ تاپ --1-- رہاءُ --
ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥	آپُ تیاگِ سنّت چرن لاگِ منُ پوِتُ جاہِ پاپ --1--
ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥	نانکُ بارِکُ کچھُو ن جانےَ راکھن کءُ پْربھُ مائی باپ --2--1--14--
ਪ੍ਰਭਾਤੀ ਮਹਲਾ ੫ ॥	پْربھاتی مہلا[1] 5 -- | محلا[1]
ਚਰਨ ਕਮਲ ਸਰਨਿ ਟੇਕ ॥	چرن کمل سرنِ ٹیک --
ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥	اُوچ مُوچ بیئنّت ٹھاکُرُ سرب اُوپرِ تُہی ایک --1-- رہاءُ --
ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥	پْران ادھار دُکھ بِدار دَینہار بُدھِ بِبیک --1--
ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥	نمسکار رکھنہار منِ ارادھِ پْربھُو میک --

سنّت رینُ کرءُ مجنُ نانک پاوے سُکھ انیک --15--2--2--	----	ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥
پّربھاتی اسٹپدییا مہلا[1] 1؛بھاس | مہلا[1]	----	ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ
ੴ ستگُر پّرسادِ --	Page# [1342]	ੴ ਸਤਿਗੁਰ ਪ੍ਰਸਾਦਿ ॥
دُبدھا بئُری منُ بئُرائیا --	----	ਦੁਬਿਧਾ ਬਉਰੀ ਮਨੁ ਬਉਰਾਇਆ ॥
جھوٹھے لالچِ جنمُ گوائیا --	----	ਝੂਠੈ ਲਾਲਚਿ ਜਨਮੁ ਗਵਾਇਆ ॥
لپٹ رہی پھُنِ بنّدھ ن پائیا --	----	ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥
ستگُرِ راکھے نامُ دڑڑائیا --1--	----	ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥
نا منُ مرے ن مائیا مرے --	----	ਨਾ ਮਨੁ ਮਰੈ ਨ ਮਾਇਆ ਮਰੈ ॥
جِنِ کِچھُ کیِیا سوئی جانےَ سبدُ وِچارِ بھءُ ساگرُ ترے --1-- رہاءُ --	----	ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥
مائیا سنّچِ راجے اہنّکاری --	----	ਮਾਇਆ ਸੰਚਿ ਰਾਜੇ ਅਹੰਕਾਰੀ ॥
مائیا ساتھِ ن چلےَ پیاری --	----	ਮਾਇਆ ਸਾਥਿ ਨ ਚਲੈ ਪਿਆਰੀ ॥
مائیا ممتا ہے بہُ رنّگی --	----	ਮਾਇਆ ਮਮਤਾ ਹੈ ਬਹੁ ਰੰਗੀ ॥
بِنُ ناوے کو ساتھِ ن سنّگی --2--	----	ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥
جِءُ منُ دیکھہِ پر منُ تیَسا --	----	ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥
جَیسی منسا تیَسی دسا --	----	ਜੈਸੀ ਮਨਸਾ ਤੈਸੀ ਦਸਾ ॥

جَیسا کرمُ تَیسی لِو لاوے --	----	ਜੈਸਾ ਕਰਮੁ ਤੈਸੀ ਲਿਵ ਲਾਵੈ ॥
ستِگُرُ پُوچھِ سہج گھرُ پاوے --3--	----	ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥
راگِ نادِ منُ دُوجے بھاءِ --	----	ਰਾਗਿ ਨਾਦਿ ਮਨੁ ਦੂਜੈ ਭਾਇ ॥
انّترِ کپٹُ مہا دُکھُ پاءِ --	----	ਅੰਤਰਿ ਕਪਟੁ ਮਹਾ ਦੁਖੁ ਪਾਇ ॥
ستِگُرُ بھیٹےَ سوجھی پاءِ --	----	ਸਤਿਗੁਰੁ ਭੇਟੈ ਸੋਝੀ ਪਾਇ ॥
سچےَ نامِ رہےَ لِو لاءِ --4--	----	ਸਚੈ ਨਾਮਿ ਰਹੈ ਲਿਵ ਲਾਇ ॥੪॥
سچےَ سبدِ سچُ کماوے --	----	ਸਚੈ ਸਬਦਿ ਸਚੁ ਕਮਾਵੈ ॥
سچی بانٹی ہرِ گُنٹ گاوے --	----	ਸਚੀ ਬਾਣੀ ਹਰਿ ਗੁਣ ਗਾਵੈ ॥
نِج گھرِ واسُ امرپدُ پاوے --	----	ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥
تا درِ ساچےَ سوبھا پاوے --5--	----	ਤਾ ਦਰਿ ਸਾਚੈ ਸੋਭਾ ਪਾਵੈ ॥੫॥
گُر سیوا بِنُ بھگتِ ن ہوئی --	----	ਗੁਰ ਸੇਵਾ ਬਿਨੁ ਭਗਤਿ ਨ ਹੋਈ ॥
انیک جتن کرے جے کوئی --	----	ਅਨੇਕ ਜਤਨ ਕਰੈ ਜੇ ਕੋਈ ॥
ہئُمےَ میرا سبدے کھوئی --	----	ਹਉਮੈ ਮੇਰਾ ਸਬਦੇ ਖੋਈ ॥
نِرمل نامُ وسے منِ سوئی --6--	----	ਨਿਰਮਲ ਨਾਮੁ ਵਸੈ ਮਨਿ ਸੋਈ ॥੬॥
اِسُ جگ مہِ سبدُ کرنٹی ہےَ سارُ --	----	ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥
[1]غُبارُ- | بِنُ سبدے ہورُ موہُ گُبارُ[1] --	----	ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥
سبدے نامُ رکھےَ اُرِ دھارِ --	----	ਸਬਦੇ ਨਾਮੁ ਰਖੈ ਉਰਿ ਧਾਰਿ ॥
سبدے گتِ متِ موکھ دُیارُ --7--	----	ਸਬਦੇ ਗਤਿ ਮਤਿ ਮੋਖ ਦੁਆਰੁ ॥੭॥
اورُ ناہی کرِ دیکھٹہارو --	----	ਅਵਰੁ ਨਾਹੀ ਕਰਿ ਦੇਖਣਹਾਰੋ ॥

ساچا آپِ انُوپُ اپارو --	----	ਸਾਚਾ ਆਪਿ ਅਨੂਪੁ ਅਪਾਰੋ ॥
رام نام اُوتم گتِ ہوئی --	----	ਰਾਮ ਨਾਮ ਊਤਮ ਗਤਿ ਹੋਈ ॥
نانک کھوجِ لہے جنُ کوئی --8--1--	----	ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
مائِیا موہِ سگل جگُ چھائِیا --	----	ਮਾਇਆ ਮੋਹਿ ਸਗਲ ਜਗੁ ਛਾਇਆ ॥
کامنِ دیکھِ کامِ لوبھائِیا --	----	ਕਾਮਣਿ ਦੇਖਿ ਕਾਮਿ ਲੋਭਾਇਆ ॥
سُت کنّچن سِء ہیتُ ودھائِیا --	----	ਸੁਤ ਕੰਚਨ ਸਿਉ ਹੇਤੁ ਵਧਾਇਆ ॥
سبھُ کِچھُ اپنا اِکُ رامُ پرائِیا --1--	----	ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥
اَیسا جاپُ جپء جپمالی --	----	ਐਸਾ ਜਾਪੁ ਜਪਉ ਜਪਮਾਲੀ ॥
دُکھ سُکھ پرہِر بھگتِ نِرالی --1-- رہاءُ --	----	ਦੁਖ ਸੁਖ ਪਰਹਿਰ ਭਗਤਿ ਨਿਰਾਲੀ ॥੧॥ ਰਹਾਉ ॥
گُنّ نِدھان تیرا انّتُ ن پائِیا --	----	ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥
ساچ سبدِ تُجھ ماہِ سمائِیا --	----	ਸਾਚ ਸਬਦਿ ਤੁਝ ਮਾਹਿ ਸਮਾਇਆ ॥
آوا گئُنُ تُدھُ آپِ رچائِیا --	----	ਆਵਾ ਗਉਣੁ ਤੁਧੁ ਆਪਿ ਰਚਾਇਆ ॥
سیئی بھگت جِن سچِ چِتُ لائِیا --2--	----	ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥
گِیانُ دھِیانُ نرہرِ نِربانٹی --	----	ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥
بِنُ ستِگُر بھیٹے کوءِ ن جانٹی --	----	ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥
سگل سرووَر جوتِ سمانٹی --	----	ਸਗਲ ਸਰੋਵਰ ਜੋਤਿ ਸਮਾਣੀ ॥
آند رُوپ وِٹہُ کُربانٹی[1] --3-- | [1]قُربانٹی-	----	ਆਨਦ ਰੂਪ ਵਿਟਹੁ ਕੁਰਬਾਣੀ ॥੩॥
بھاءُ بھگتِ گُرمتی پائے --	----	ਭਾਉ ਭਗਤਿ ਗੁਰਮਤੀ ਪਾਏ ॥

ہئُمےَ وِچہُ سبدِ جلائے --	----	ਹਉਮੈ ਵਿਚਹੁ ਸਬਦਿ ਜਲਾਏ ॥
دھاوتُ راکھےَ ٹھاکِ رہائے --	----	ਧਾਵਤੁ ਰਾਖੈ ਠਾਕਿ ਰਹਾਏ ॥
سچا نامُ منِّ وسائے --4--	Page# [1343]	ਸਚਾ ਨਾਮੁ ਮੰਨਿ ਵਸਾਏ ॥੪॥
بِسم بِنود رہے پرمادی --	----	ਬਿਸਮ ਬਿਨੋਦ ਰਹੇ ਪਰਮਾਦੀ ॥
گُرمتِ مانِیا ایک لِو لاگی --	----	ਗੁਰਮਤਿ ਮਾਨਿਆ ਏਕ ਲਿਵ ਲਾਗੀ ॥
دیکھِ نِوارِیا جل مہِ آگی --	----	ਦੇਖਿ ਨਿਵਾਰਿਆ ਜਲ ਮਹਿ ਆਗੀ ॥
سو بُوجھےَ ہووے وڈبھاگی --5--	----	ਸੋ ਬੂਝੈ ਹੋਵੈ ਵਡਭਾਗੀ ॥੫॥
ستِگُرُ سیوے بھرمُ چُکائے --	----	ਸਤਿਗੁਰੁ ਸੇਵੇ ਭਰਮੁ ਚੁਕਾਏ ॥
اندِنُ جاگےَ سچِ لِو لائے --	----	ਅਨਦਿਨੁ ਜਾਗੈ ਸਚਿ ਲਿਵ ਲਾਏ ॥
ایکو جاݨےَ اورُ ن کوءِ --	----	ਏਕੋ ਜਾਣੈ ਅਵਰੁ ਨ ਕੋਇ ॥
سُکھداتا سیوے نِرملُ ہوءِ --6--	----	ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥
سیوا سُرتِ سبدِ وِیچارِ --	----	ਸੇਵਾ ਸੁਰਤਿ ਸਬਦਿ ਵੀਚਾਰਿ ॥
جپُ تپُ سنّجمُ ہئُمےَ مارِ --	----	ਜਪੁ ਤਪੁ ਸੰਜਮੁ ਹਉਮੈ ਮਾਰਿ ॥
جِیون مُکتُ جا سبدُ سُݨائے --	----	ਜੀਵਨ ਮੁਕਤੁ ਜਾ ਸਬਦੁ ਸੁਣਾਏ ॥
سچی رہت سچا سُکھُ پائے --7--	----	ਸਚੀ ਰਹਤ ਸਚਾ ਸੁਖੁ ਪਾਏ ॥੭॥
سُکھداتا دُکھُ میٹݨہارا --	----	ਸੁਖਦਾਤਾ ਦੁਖੁ ਮੇਟਣਹਾਰਾ ॥
اورُ ن سُوجھسِ بیجی کارا --	----	ਅਵਰੁ ਨ ਸੂਝਸਿ ਬੀਜੀ ਕਾਰਾ ॥
تنُ منُ دھنُ ہرِ آگےَ راکھیا --	----	ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥
نانکُ کہےَ مہا رسُ چاکھیا --8--2--	----	ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥

پّربھاتی مہلا[1] 1 -- | [1]محلا-
---- ਪ੍ਰਭਾਤੀ ਮਹਲਾ ੧ ॥

نِولی کرم بھُئنّگم بھاٹھی
ریچک پُورک کُنّبھ کرے --
---- ਨਿਵਲੀ ਕਰਮ ਭੁਅੰਗਮ ਭਾਠੀ
ਰੇਚਕ ਪੂਰਕ ਕੁੰਭ ਕਰੈ ॥

بِنُ ستِگُر کِچھُ سوجھی ناہی
بھرمے بھُولا بُوڈِ مرے --
---- ਬਿਨੁ ਸਤਿਗੁਰ ਕਿਛੁ ਸੋਝੀ ਨਾਹੀ
ਭਰਮੇ ਭੂਲਾ ਬੂਡਿ ਮਰੈ ॥

انّدھا بھریا بھرِ بھرِ دھووے
انّتر کی ملُ کدے ن لہے --
---- ਅੰਧਾ ਭਰਿਆ ਭਰਿ ਭਰਿ ਧੋਵੈ
ਅੰਤਰ ਕੀ ਮਲੁ ਕਦੇ ਨ ਲਹੈ ॥

نام بِنا پھوکٹ سبھِ کرما
جِءُ باجِیگرُ[1] بھرمِ بھُلے --1-- | [1]بازِیگر-
---- ਨਾਮ ਬਿਨਾ ਫੋਕਟ ਸਭਿ ਕਰਮਾ
ਜਿਉ ਬਾਜੀਗਰੁ ਭਰਮਿ ਭੁਲੈ ॥੧॥

کھٹُ کرم نامُ نِرنّجنُ سوئی --
---- ਖਟੁ ਕਰਮ ਨਾਮੁ ਨਿਰੰਜਨੁ ਸੋਈ ॥

تُو گُݨ ساگرُ اوگُݨ موہی --1-- رہاءُ --
---- ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥

مائِیا دھنّدھا دھاوݨی
دُرمتِ کار بِکار --
---- ਮਾਇਆ ਧੰਧਾ ਧਾਵਣੀ
ਦੁਰਮਤਿ ਕਾਰ ਬਿਕਾਰ ॥

مُورکھُ آپُ گݨائِدا
بُوجھِ ن سکے کار --
---- ਮੂਰਖੁ ਆਪੁ ਗਣਾਇਦਾ
ਬੂਝਿ ਨ ਸਕੈ ਕਾਰ ॥

منسا مائِیا موہݨی
منمُکھ بولِ کھُیار[1] -- | [1]خُیار-
---- ਮਨਸਾ ਮਾਇਆ ਮੋਹਣੀ
ਮਨਮੁਖ ਬੋਲ ਖੁਆਰ ॥

مجنُ جھُوٹھا چنّڈال کا
پھوکٹ چار سِینگار --2--
---- ਮਜਨੁ ਝੂਠਾ ਚੰਡਾਲ ਕਾ
ਫੋਕਟ ਚਾਰ ਸੀਂਗਾਰ ॥੨॥

جھوٹھی من کی متِ ہےَ کرنٹی بادِ بباد --	----	ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥
جھوٹھے وِچِ اہنکرنٹ ہےَ کھسم[1] ن پاوےَ ساد --	----	ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥
بِن ناوےَ ہور کماوٹا پھکا آوےَ ساد --	----	ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥
دُسٹی سبھا وِگچیئے بِکھُ واتی جیونٹ بادِ --3--	----	ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥
اے بھرمِ بھُولے مرہُ ن کوئی --	----	ਏ ਭ੍ਰਮਿ ਭੂਲੇ ਮਰਹੁ ਨ ਕੋਈ ॥
ستِگُر سیوِ سدا سُکھُ ہوئی --	----	ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥
بِن ستِگُر مُکتِ کنےَ ن پائی --	----	ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥
آوہِ جانہِ مرہِ مرِ جائی --4--	----	ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥
ایہُ سریرُ ہےَ ترےَ گُنٹ دھاتُ --	----	ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥
اِس نو وِیاپےَ سوگ سنتّاپُ --	----	ਇਸ ਨੋ ਵਿਆਪੈ ਸੋਗ ਸੰਤਾਪੁ ॥
سو سیوہُ جِسُ مائی ن باپُ --	----	ਸੋ ਸੇਵਹੁ ਜਿਸੁ ਮਾਈ ਨ ਬਾਪੁ ॥
وِچہُ چُوکےَ تِسنا اُر آپُ --5--	----	ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥
جہ جہ دیکھا تہ تہ سوئی --	----	ਜਹ ਜਹ ਦੇਖਾ ਤਹ ਤਹ ਸੋਈ ॥
بِن ستِگُر بھیٹے مُکتِ ن ہوئی --	----	ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥
ہِردےَ سچُ ایہ کرنٹی سارُ --	----	ਹਿਰਦੈ ਸਚੁ ਏਹ ਕਰਣੀ ਸਾਰੁ ॥

[1] خصم-

ہورُ سبھُ پاکھنّڈُ پُوج کھُیارُ[1] --6-- | [1]خُیارُ۔	----	ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥
دُبِدھا چُوکےَ تاں سبدُ پچھانُڑ --	----	ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥
گھرِ باہرِ ایکو کرِ جانُڑ --	----	ਘਰਿ ਬਾਹਰਿ ਏਕੋ ਕਰਿ ਜਾਣੁ ॥
ایہا متِ سبدُ ہےَ سارُ --	----	ਏਹਾ ਮਤਿ ਸਬਦੁ ਹੈ ਸਾਰੁ ॥
وِچ دُبِدھا ماتھےَ پوےَ چھارُ --7--	----	ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥
کرنڑی کِیرتِ گُرمتِ سارُ --	----	ਕਰਣੀ ਕੀਰਤਿ ਗੁਰਮਤਿ ਸਾਰੁ ॥
سنّت سبھا گُنڑ گِیانُ بیچارُ --	----	ਸੰਤ ਸਭਾ ਗੁਣ ਗਿਆਨੁ ਬੀਚਾਰੁ ॥
منُ مارے جِیوت مرِ جانُڑ --	----	ਮਨੁ ਮਾਰੇ ਜੀਵਤ ਮਰਿ ਜਾਣੁ ॥
نانک ندری ندرِ پچھانُڑ --8--3--	----	ਨਾਨਕ ਨਦਰੀ ਨਦਰਿ ਪਛਾਣੁ ॥੮॥੩॥
پّربھاتی مہلا[1] 1 دکھڑنی -- | [1]محلا۔	----	ਪ੍ਰਭਾਤੀ ਮਹਲਾ ੧ ਦਖਣੀ ॥
گوتمُ تپا اِہلیا اِستّری تِسُ دیکھِ اِنّدّرُ لُبھائِیا --	Page# [1344]	ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
سہس سرِیر چِہن بھگ ہُوۓ تا منِ پچھوتائِیا --1--	----	ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
کوئی جانڑِ ن بھُولےَ بھائی --	----	ਕੋਈ ਜਾਣਿ ਨ ਭੂਲੈ ਭਾਈ ॥
سو بھُولےَ جِسُ آپِ بھُلاۓ بُوجھےَ جسےَ بُجھائی --1-- رہاءُ --	----	ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
تِنِ ہری چنّدِ پّرِتھمی پتِ راجےَ کاگدِ کِیم[1] ن پائی -- | [1]قِیم۔	----	ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥

اَئُگنُ جانےَ ت پُنّن کرے کِءُ کِءُ نیکھاسِ[1] بِکائی --2-- | [1]نِخاسِ-	ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
کرءُ اڈھائی دھرتی مانْگی باون رُوپِ بہانےَ --	ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥
کِءُ پئِیالِ جاءِ کِءُ چھلیئےَ جے بلِ رُوپُ پچھانےَ --3--	ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
راجا جنمیجا دے متِیں برجِ بِیاسِ پڑّہائِیا --	ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹਾਇਆ ॥
تِنّہِ کرِ جگ اٹھارہ گھاۓ کِرتُ ن چلےَ چلائِیا --4--	ਤਿਨ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
گݨت ن گݨِیں ہُکمُ[1] پچھاݨا بولی بھاءِ سُبھائی -- | [1]حُکمُ-	ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥
جو کِچھُ ورتےَ تُدھےَ سلاہِیں[1] سبھ تیری وڈِیائی --5-- | [1]سلاحِیں-	ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥
گُرمُکھِ الِپتُ لیپُ کدے ن لاگےَ سدا رہےَ سرݨائی --	ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥
منمُکھُ مُگدھُ آگےَ چیتےَ ناہی دُکھِ لاگےَ پچھُتائی --6--	ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥

آپے کرے کرائے کرتا جِن ایہ رچنا رچیئے --	----	ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥
ہرِ ابھمانُ ن جائی جِیئہُ ابھمانے پےَ پچیئے --7--	----	ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
بھُلن وِچِ کیِیا سبھُ کوئی کرتا آپِ ن بھُلے --	----	ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥
نانک سچِ نامِ نِستارا کو گُر پرسادِ اگھُلے --8--4--	----	ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
پّربھاتی مہلا[1] 1 -- | محلا[1]-	----	ਪ੍ਰਭਾਤੀ ਮਹਲਾ ੧ ॥
آکھنا سُننا نامُ ادھارُ --	----	ਆਖਣਾ ਸੁਨਣਾ ਨਾਮੁ ਅਧਾਰੁ ॥
دھنّدھا چھُٹکِ گئیا ویکارُ --	----	ਧੰਧਾ ਛੁਟਕਿ ਗਇਆ ਵੇਕਾਰੁ ॥
جءُ منمُکھِ دوجے پتِ کھوئی --	----	ਜਿਉ ਮਨਮੁਖਿ ਦੂਜੈ ਪਤਿ ਖੋਈ ॥
بِنُ ناوے مےَ اورُ ن کوئی --1--	----	ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥
سُنِ من انّدھے مُورکھ گوار --	----	ਸੁਣਿ ਮਨ ਅੰਧੇ ਮੂਰਖ ਗਵਾਰ ॥
آوت جات لاج نہی لاگے بِنُ گُر بُوڑے بارو بار --1-- رہاءُ --	----	ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥
اِس من مائیا موہِ بِناسُ --	----	ਇਸੁ ਮਨ ਮਾਇਆ ਮੋਹਿ ਬਿਨਾਸੁ ॥
دھُرِ ہُکمُ[1] لِکھیا تاں کہیئے کاسُ -- | حکمُ[1]-	----	ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥
گُرمُکھِ وِرلا چِینہے کوئی --	----	ਗੁਰਮੁਖਿ ਵਿਰਲਾ ਚੀਨੈ੍ ਕੋਈ ॥

نام بِہُونا مُکت ن ہوئی ۔۔2۔۔	----	ਨਾਮ ਬਿਹੂਨਾ ਮੁਕਤਿ ਨ ਹੋਈ ॥੨॥
بھَرمِ بھَرمِ ڈولے لکھ چئُراسی ۔۔	----	ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥
بِنُ گُر بُوجھے جم کی پھاسی ۔۔	----	ਬਿਨੁ ਗੁਰ ਬੂਝੇ ਜਮ ਕੀ ਫਾਸੀ ॥
اِہُ منُویا کھِنُ کھِنُ اُوبھِ پئِیالِ ۔۔	----	ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥
گُرمُکھِ چھُوٹے نامُ سمہالِ ۔۔3۔۔	----	ਗੁਰਮੁਖਿ ਛੂਟੈ ਨਾਮੁ ਸਮ੍ਹਾਲਿ ॥੩॥
آپے سدے[1] ڈھِل ن ہوءِ ۔۔ | [1]صدے۔	----	ਆਪੇ ਸਦੇ ਢਿਲ ਨ ਹੋਇ ॥
سبدِ مرے سہِلا جیوے سوءِ ۔۔	----	ਸਬਦਿ ਮਰੈ ਸਹਿਲਾ ਜੀਵੈ ਸੋਇ ॥
بِنُ گُر سوجھی کسے ن ہوءِ ۔۔	----	ਬਿਨੁ ਗੁਰ ਸੋਝੀ ਕਿਸੈ ਨ ਹੋਇ ॥
آپے کرے کراوے سوءِ ۔۔4۔۔	----	ਆਪੇ ਕਰੈ ਕਰਾਵੈ ਸੋਇ ॥੪॥
جھگڑُ چُکاوے ہرِ گُݨ گاوے ۔۔	----	ਝਗੜੁ ਚੁਕਾਵੈ ਹਰਿ ਗੁਣ ਗਾਵੈ ॥
پُورا ستِگُرُ سہج سماوے ۔۔	----	ਪੂਰਾ ਸਤਿਗੁਰੁ ਸਹਜਿ ਸਮਾਵੈ ॥
اِہُ منُ ڈولت تءُ ٹھہراوے ۔۔	----	ਇਹੁ ਮਨੁ ਡੋਲਤ ਤਉ ਠਹਰਾਵੈ ॥
سچُ کرݨی کرِ کار کماوے ۔۔5۔۔	----	ਸਚੁ ਕਰਣੀ ਕਰਿ ਕਾਰ ਕਮਾਵੈ ॥੫॥
انترِ جُوٹھا کِءُ سُچِ ہوءِ ۔۔	----	ਅੰਤਰਿ ਜੂਠਾ ਕਿਉ ਸੁਚਿ ਹੋਇ ॥
سبدی دھووے وِرلا کوءِ ۔۔	----	ਸਬਦੀ ਧੋਵੈ ਵਿਰਲਾ ਕੋਇ ॥
گُرمُکھِ کوئی سچُ کماوے ۔۔	----	ਗੁਰਮੁਖਿ ਕੋਈ ਸਚੁ ਕਮਾਵੈ ॥
آوݨُ جاݨا ٹھاکِ رہاوے ۔۔6۔۔	----	ਆਵਣੁ ਜਾਣਾ ਠਾਕਿ ਰਹਾਵੈ ॥੬॥
بھءُ کھاݨا پیِݨا سُکھُ سارُ ۔۔	----	ਭਉ ਖਾਣਾ ਪੀਣਾ ਸੁਖੁ ਸਾਰੁ ॥
ہرِ جن سنّگتِ پاوے پارُ ۔۔	Page# [1345]	ਹਰਿ ਜਨ ਸੰਗਤਿ ਪਾਵੈ ਪਾਰੁ ॥

سچُ بولےَ بولاوےَ پِیارُ --	----	ਸਚੁ ਬੋਲੈ ਬੋਲਾਵੈ ਪਿਆਰੁ ॥
گُر کا سبدُ کرنْی ہےَ سارُ --7--	----	ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥
ہرِ جسُ کرمُ دھرمُ پتِ پوُجا --	----	ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥
کام کّرودھ اگنی مہِ بھوُنّجا --	----	ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥
ہرِ رسُ چاکھِیا تءُ منُ بھِیجا --	----	ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥
پّرنْوتِ نانکُ اورُ ن دوُجا --8--5--	----	ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
رام نامُ جپِ انّترِ پوُجا --	----	ਰਾਮ ਨਾਮੁ ਜਪਿ ਅੰਤਰਿ ਪੂਜਾ ॥
گُر سبدُ وِیچارِ اورُ نہی دوُجا --1--	----	ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥
ایکو روِ رہِیا سبھ ٹھائی --	----	ਏਕੋ ਰਵਿ ਰਹਿਆ ਸਭ ਠਾਈ ॥
اورُ ن دِسےَ کِسُ پوُج چڑائی --1-- رہاءُ --	----	ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥
منُ تنُ آگےَ جِیئڑا تُجھ پاسِ --	----	ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥
جِءُ بھاوےَ تِءُ رکھہُ ارداسِ[1] --2-- | [1]عرداسِ-	----	ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥
سچُ جِہوا ہرِ رسن رسائی --	----	ਸਚੁ ਜਿਹਵਾ ਹਰਿ ਰਸਨ ਰਸਾਈ ॥
گُرمتِ چھوُٹسِ پّربھ سرنْائی --3--	----	ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥
کرم دھرم پّربھِ میرےَ کیِئے --	----	ਕਰਮ ਧਰਮ ਪ੍ਰਭਿ ਮੇਰੈ ਕੀਏ ॥
نامُ وڈائی سِرِ کرماں کیِئے --4--	----	ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥
ستِگُر کےَ وسِ چارِ پدارتھ --	----	ਸਤਿਗੁਰ ਕੈ ਵਸਿ ਚਾਰਿ ਪਦਾਰਥ ॥

تِین سماۓ ایک کِرتارتھ --5--	----	ਤੀਨਿ ਸਮਾਏ ਏਕ ਕ੍ਰਿਤਾਰਥ ॥੫॥
ستِگُرِ دِیۓ مُکتِ دھیاناں --	----	ਸਤਿਗੁਰਿ ਦੀਏ ਮੁਕਤਿ ਧਿਆਨਾਂ ॥
ہرِ پدُ چِینہِ بھۓ پردھانا --6--	----	ਹਰਿ ਪਦੁ ਚੀਨ੍ਹਿ ਭਏ ਪਰਧਾਨਾ ॥੬॥
منُ تنُ سِیتلُ گُرِ بُوجھ بُجھائی --	----	ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥
پّربھُ نِواجے[1] کِنِ کِیمتِ[2] پائی --7-- | [1]نوازے- [2]قیمت-	----	ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥
کہُ نانک گُرِ بُوجھ بُجھائی --	----	ਕਹੁ ਨਾਨਕ ਗੁਰਿ ਬੂਝ ਬੁਝਾਈ ॥
نام بِنا گتِ کِنۓ ن پائی --8--6--	----	ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥
پّربھاتی مہلا[1] 1 -- | [1]محلا-	----	ਪ੍ਰਭਾਤੀ ਮਹਲਾ ੧ ॥
اِکِ دھُرِ بخشِس[1] لۓ گُرِ پُورے سچی بنّت بنّائی -- | [1]بخشِ-	----	ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥
ہرِ رنگ راتے سدا رنگُ ساچا دُکھ بِسرے پتِ پائی --1--	----	ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥
جھُوٹھی دُرمتِ کی چتُرائی --	----	ਝੂਠੀ ਦੁਰਮਤਿ ਕੀ ਚਤੁਰਾਈ ॥
بِنست بار ن لاگۓ کائی --1-- رہاءُ --	----	ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥
منمُکھ کءُ دُکھُ دردُ وِیاپسِ منمُکھِ دُکھُ ن جائی --	----	ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥
سُکھ دُکھ داتا گُرمُکھِ جاتا میلِ لۓ سرنائی --2--	----	ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥

منمُکھ تے ابھ بھگتِ ن ہووسِ ہئُمےَ پچہِ دِوانے --	----	ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥
اِہُ منُویا کھِنُ اُوبھِ پئِیالی جب لگِ سبد ن جانے --3--	----	ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥
بھُوکھ پِیاسا جگُ بھئِیا تِپتِ نہی بِنُ ستِگُر پاۓ --	----	ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥
سہجےَ سہجُ ملےَ سُکھُ پائیۓَ درگہِ پَیدھا جاۓ --4--	----	ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥
درگہ دانا بِینا اِکُ آپے نِرمل گُر کی بانڑی --	----	ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥
آپے سُرتا سچُ وِیچارسِ آپے بُوجھےَ پدُ نِربانڑی --5--	----	ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥
جلُ ترنّگ اگنی پونےَ پھُنِ ترےَ مِلِ جگتُ اُپائِیا --	----	ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥
اَیسا بلُ چھلُ تِن کءُ دِییا ہُکمی[1] ٹھاکِ رہائِیا --6-- | [1]حُکمی-	----	ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥
اَیسے جن وِرلے جگ اندّرِ پرکھِ کھجانےَ[1] پائِیا -- | [1]خزانے-	----	ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥

جاتِ[1] ورن تے بھئے اتیتا ممتا لوبھ چُکائیا --7-- | ازاتِ[1]-	----	ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥
نامِ رتے تیرتھ سے نِرمل دُکھ ہئُمے مَیل چُکائیا --	----	ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥
نانکُ تِن کے چرن پکھالےَ جِنا گُرمُکھِ ساچا بھائیا --8--7--	----	ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥
پّربھاتی مہلا[1] 3 :ببھاس | محلا[1]-	----	ਪ੍ਰਭਾਤੀ ਮਹਲਾ ੩ ਬਿਭਾਸ
ੴ سِتگُر پّرسادِ --	Page# [1346]	ੴ ਸਤਿਗੁਰ ਪ੍ਰਸਾਦਿ ॥
گُر پرسادی ویکھُ تُو ہرِ منّدرُ تیرےَ نالِ --	----	ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥
ہرِ منّدرُ سبدے کھوجیۓ ہرِ نامو لیہُ سمھّالِ --1--	----	ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ ॥੧॥
من میرے سبدِ رپےَ رنّگُ ہوءِ --	----	ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥
سچی بھگتِ سچا ہرِ منّدرُ پّرگٹی ساچی سوءِ --1-- رہاءُ --	----	ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥
ہرِ منّدرُ ایہُ سریرُ ہے گِیانِ رتنِ پرگٹُ ہوءِ --	----	ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥
منمُکھ مُولُ ن جانٹنی مانٹسِ ہرِ منّدرُ ن ہوءِ --2--	----	ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥

ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥	----	ہرِ منّدرُ ہرِ جیءُ ساجِیا رکھِیا ہُکمِ[1] سوارِ --- | [1]حُکمِ۔
ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥	----	دھُرِ لیکھُ لِکھِیا سُ کماوݨا کوءِ ن میٹݨہارُ --3--
ਸਬਦੁ ਚੀਨਿ੍ ਸੁਖੁ ਪਾਇਆ ਸਚੈ ਨਾਇ ਪਿਆਰ ॥	----	سبدُ چِینّہِ سُکھُ پائِیا سچےَ ناءِ پیار --
ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥	----	ہرِ منّدرُ سبدے سوہݨا کنّچنُ کوٹُ اپار --4--
ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥	----	ہرِ منّدرُ ایہُ جگتُ ہےَ گُر بِنُ گھورنّدھار --
ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥	----	دُوجا بھاءُ کرِ پُوجدے منمُکھ انّدھ گوار --5--
ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥	----	جتھےَ لیکھا منّگیۓَ تتھےَ دیہ جاتِ[1] ن جاءِ -- | [1]ذاتِ۔
ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥	----	ساچِ رتے سے اُبرے دُکھیۓ دُوجےَ بھاءِ --6--
ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥	----	ہرِ منّدر مہِ نامُ نِدھانُ ہےَ نا بُوجھہِ مُگدھ گوار --

گُر پرسادی چِینّہِیا
ہرِ راکھِیا اُرِ دھارِ --7--

ਗੁਰ ਪਰਸਾਦੀ ਚੀਨ੍ਹ੍ਹਿਆ
ਹਰਿ ਰਾਖਿਆ ਉਰਿ ਧਾਰਿ ॥੭॥

گُر کی باݨی گُر تے جاتی
جِ سبدِ رتے رنّگُ لاۓ --

ਗੁਰ ਕੀ ਬਾਣੀ ਗੁਰ ਤੇ ਜਾਤੀ
ਜਿ ਸਬਦਿ ਰਤੇ ਰੰਗੁ ਲਾਇ ॥

پوِتُ پاون سے جن نِرمل
ہرِ کےَ نامِ سماۓ --8--

ਪਵਿਤੁ ਪਾਵਨ ਸੇ ਜਨ ਨਿਰਮਲ
ਹਰਿ ਕੈ ਨਾਮਿ ਸਮਾਇ ॥੮॥

ہرِ منّدرُ ہرِ کا ہاٹُ ہےَ
رکھِیا سبدِ سوارِ --

ਹਰਿ ਮੰਦਰੁ ਹਰਿ ਕਾ ਹਾਟੁ ਹੈ
ਰਖਿਆ ਸਬਦਿ ਸਵਾਰਿ ॥

تِسُ وِچِ سئُدا ایکُ نامُ
گُرمُکھِ لَینِ سوارِ --9--

ਤਿਸੁ ਵਿਚਿ ਸਉਦਾ ਏਕੁ ਨਾਮੁ
ਗੁਰਮੁਖਿ ਲੈਨਿ ਸਵਾਰਿ ॥੯॥

ہرِ منّدر مہِ منُ لوہٹُ ہےَ
موہِیا دُوجےَ بھاۓ --

ਹਰਿ ਮੰਦਰ ਮਹਿ ਮਨੁ ਲੋਹਟੁ ਹੈ
ਮੋਹਿਆ ਦੂਜੈ ਭਾਇ ॥

پارسِ بھیٹِۓَ کنّچنُ بھِئیا
کِیمتِ[1] کہی ن جاۓ --10-- | [1]قیمتِ-

ਪਾਰਸਿ ਭੇਟਿਐ ਕੰਚਨੁ ਭਇਆ
ਕੀਮਤਿ ਕਹੀ ਨ ਜਾਇ ॥੧੦॥

ہرِ منّدر مہِ ہرِ وسےَ
سرب نِرنّترِ سوۓ --

ਹਰਿ ਮੰਦਰ ਮਹਿ ਹਰਿ ਵਸੈ
ਸਰਬ ਨਿਰੰਤਰਿ ਸੋਇ ॥

نانکُ گُرمُکھِ وݨجِۓَ
سچا سئُدا ہوۓ --11--1--

ਨਾਨਕ ਗੁਰਮੁਖਿ ਵਣਜੀਐ
ਸਚਾ ਸਉਦਾ ਹੋਇ ॥੧੧॥੧॥

پّربھاتی مہلا[1] 3 -- | [1]محلا-

ਪ੍ਰਭਾਤੀ ਮਹਲਾ ੩ ॥

بھےَ بھاءِ جاگے سے جن جاگرݨ کرہِ ہئُمےَ مَیلُ اُتارِ --	----	ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥
سدا جاگہِ گھرُ اپݨا راکھہِ پنّچ تسکر کاڈھہِ مارِ --1--	----	ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥
من میرے گُرمُکھِ نامُ دھِیاءِ --	----	ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥
جِتُ مارگِ ہرِ پائیئےَ من سیئی کرم کماءِ --1-- رہاءُ --	----	ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥
گُرمُکھِ سہج دھُنِ اُوپجےَ دُکھُ ہئُمےَ وِچہُ جاءِ --	----	ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥
ہرِ ناما ہرِ منِ وسےَ سہجے ہرِ گُݨ گاءِ --2--	----	ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥
گُرمتی مُکھ سوہݨے ہرِ راکھِیا اُرِ دھارِ --	----	ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥
اَیتھےَ اوتھےَ سُکھُ گھݨا جپِ ہرِ ہرِ اُترے پارِ --3--	----	ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥
ہئُمےَ وِچِ جاگرݨُ ن ہووئی ہرِ بھگتِ ن پوئی تھاءِ --	----	ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥
منمُکھ درِ ڈھوئی نا لہہِ بھاءِ دُوجےَ کرم کماءِ --4--	Page# [1347]	ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥

دھِرگُ کھاݨا دھِرگُ پَینّھݨا جِنّھا دُوجےَ بھاءِ پِیارُ --	----	ਧ੍ਰਿਗੁ ਖਾਣਾ ਧ੍ਰਿਗੁ ਪੈਨ੍ਣਾ ਜਿਨ੍ਾ ਦੂਜੈ ਭਾਇ ਪਿਆਰੁ ॥
بِسٹا کے کِیڑے بِسٹا راتے مرِ جنّمہِ ہوہِ کھُیارُ[1] --5-- | [1]خُیارُ-	----	ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥
جِن کءُ ستِگُرُ بھیٹِیا تِنا وِٹہُ بلِ جاءُ --	----	ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥
تِن کی سنّگتِ مِلِ رہاں سچے سچِ سماۓ --6--	----	ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥
پُورے بھاگِ گرُ پائیۓَ اُپاءِ کِتےَ ن پائِیا جاءِ --	----	ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥
ستِگُر تے سہجُ اُوپجےَ ہئُمےَ سبدِ جلاءِ --7--	----	ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥
ہرِ سرݨائی بھجُ من میرے سبھ کِچھُ کرݨےَ جوگُ --	----	ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥
نانکُ نامُ ن وِیسرےَ جو کِچھُ کرےَ سُ ہوگُ --8--2--7--2--9--	----	ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥
بِبھاس پّربھاتی مہلا[1] 5 اسٹپدِیا | [1]محلا-	----	ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥

مات پِتا بھائی سُت بنِتا ـــ	----	ਮਾਤ ਪਿਤਾ ਭਾਈ ਸੁਤੁ ਬਨਿਤਾ ॥
چُوگہِ چوگ اننّد سِءُ جُگتا ـــ	----	ਚੂਗਹਿ ਚੋਗ ਅਨੰਦ ਸਿਉ ਜੁਗਤਾ ॥
اُرجھِ پرِئو من میٖٹھ موہارا[1] ـــ | [1]موہارا۔	----	ਉਰਝਿ ਪਰਿਓ ਮਨ ਮੀਠ ਮੋੁਹਾਰਾ ॥
گُن گاہکؕ میرے پّران ادھارا ـــ1ـــ	----	ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥
ایکُ ہمارا انّترجامی ـــ	----	ਏਕੁ ਹਮਾਰਾ ਅੰਤਰਜਾਮੀ ॥
دھر ایکا مےَ ٹِکؕ ایکسُ کی سِرِ ساہا وڈ پُرکھُ سُیامی ـــ1ـــ رہاءُ ـــ	----	ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥
چھل ناگنِ سِءُ میری ٹُوٹنِ ہوئی ـــ	----	ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥
گُرِ کہِیا اِہ جھُوٹھی دھوہی ـــ	----	ਗੁਰਿ ਕਹਿਆ ਇਹ ਝੂਠੀ ਧੋਹੀ ॥
مُکھِ میٖٹھی کھائی کئُراءِ ـــ	----	ਮੁਖਿ ਮੀਠੀ ਖਾਈ ਕਉਰਾਇ ॥
انّمرِت نامِ منُ رہِیا اگھاءِ ـــ2ـــ	----	ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥
لوبھ موہ سِءُ گئی وِکھوٹِ ـــ	----	ਲੋਭ ਮੋਹ ਸਿਉ ਗਈ ਵਿਖੋਟਿ ॥
گُرِ کّرِپالِ موہِ کیٖنی چھوٹِ ـــ	----	ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥
اِہ ٹھگواری بہُتُ گھر گالے ـــ	----	ਇਹ ਠਗਵਾਰੀ ਬਹੁਤੁ ਘਰ ਗਾਲੇ ॥
ہم گُرِ راکھِ لیئے کِرپالے ـــ3ـــ	----	ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥
کام کّرودھ سِءُ ٹھاٹُ ن بنِیا ـــ	----	ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥
گُر اُپدیسُ موہِ کانی سُنِیا ـــ	----	ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥
جہ دیکھءُ تہ مہا چنّڈال ـــ	----	ਜਹ ਦੇਖਉ ਤਹ ਮਹਾ ਚੰਡਾਲ ॥
راکھِ لیئے اپُنےَ گُرِ گوپال ـــ4ـــ	----	ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥

دس ناری مےَ کری دُہاگنِ ۔۔	----	ਦਸ ਨਾਰੀ ਮੈ ਕਰੀ ਦੁਹਾਗਨਿ ॥
گُرِ کہِیا ایہ رسہِ بِکھاگنِ ۔۔	----	ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥
اِن سنبنّدھی رساتلِ جاۓ ۔۔	----	ਇਨ ਸਨਬੰਧੀ ਰਸਾਤਲਿ ਜਾਇ ॥
ہم گُرِ راکھے ہرِ لِو لاۓ ۔۔5۔۔	----	ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥
اہنّمیو سِءُ مسلتِ[1] چھوڈی ۔۔ | [1]مصلتِ۔	----	ਅਹੰਮੇਵ ਸਿਉ ਮਸਲਤਿ ਛੋਡੀ ॥
گُرِ کہِیا اِہُ مُورکھُ ہوڈی ۔۔	----	ਗੁਰਿ ਕਹਿਆ ਇਹੁ ਮੂਰਖੁ ਹੋਡੀ ॥
اِہُ نیگھرُ گھرُ کہی ن پاۓ ۔۔	----	ਇਹੁ ਨੀਘਰੁ ਘਰੁ ਕਹੀ ਨ ਪਾਏ ॥
ہم گُرِ راکھِ لیۓ لِو لاۓ ۔۔6۔۔	----	ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥
اِن لوگن سِءُ ہم بھۓ بَیرائی ۔۔	----	ਇਨ ਲੋਗਨ ਸਿਉ ਹਮ ਭਏ ਬੈਰਾਈ ॥
ایک گرِہ مہِ دُءِ ن کھٹانْئی ۔۔	----	ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥
آۓ پرّبھ پہِ انّچرِ لاگِ ۔۔	----	ਆਏ ਪ੍ਰਭ ਪਹਿ ਅੰਚਰਿ ਲਾਗਿ ॥
کرہُ تپاوسُ پرّبھ سرباگِ ۔۔7۔۔	----	ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥
پرّبھ ہسِ بولے کیۓ نِیائیں ۔۔	----	ਪ੍ਰਭ ਹਸਿ ਬੋਲੇ ਕੀਏ ਨਿਆਏਂ ॥
سگل دُوت میری سیوا لاۓ ۔۔	----	ਸਗਲ ਦੂਤ ਮੇਰੀ ਸੇਵਾ ਲਾਏ ॥
تُونّ ٹھاکرُ اِہُ گرِّہُ سبھُ تیرا ۔۔	----	ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥
کہُ نانک گُرِ کیِیا نِبیرا ۔۔8۔۔1۔۔	----	ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥
پرّبھاتی مہلا[1] 5 ۔۔ | [1]محلا۔	----	ਪ੍ਰਭਾਤੀ ਮਹਲਾ ੫ ॥
من مہِ کرّودھُ مہا اہنّکارا ۔۔	----	ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥
پُوجا کرہِ بہُتُ بِستھارا ۔۔	Page# [1348]	ਪੂਜਾ ਕਰਹਿ ਬਹੁਤੁ ਬਿਸਥਾਰਾ ॥

کرِ اِسنانُ تنِ چکّر بݨاۓ --	----	ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥
انّترکی ملُ کب ہی ن جاۓ --1--	----	ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥
اِتُ سنّجمِ پ٘ربھُ کِن ہی ن پائِیا --	----	ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥
بھگئُتی مُدّرا منُ موہِیا مائِیا --1-- رہاءُ --	----	ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥
پاپ کرہِ پنّچاں کے بسِ رے --	----	ਪਾਪ ਕਰਹਿ ਪੰਚਾਂ ਕੇ ਬਸਿ ਰੇ ॥
تیِرتھِ ناءِ کہہِ سبھِ اُترے --	----	ਤੀਰਥਿ ਨਾਇ ਕਹਹਿ ਸਭਿ ਉਤਰੇ ॥
بہُرِ کماوہِ ہوءِ نِسنّک --	----	ਬਹੁਰਿ ਕਮਾਵਹਿ ਹੋਇ ਨਿਸੰਕ ॥
جم پُرِ بانْدھِ کھرے کالنّک --2--	----	ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥
گھوُگھر بادھِ بجاوہِ تالا --	----	ਘੂਘਰ ਬਾਧਿ ਬਜਾਵਹਿ ਤਾਲਾ ॥
انّترِ کپٹُ پھِرہِ بیتالا --	----	ਅੰਤਰਿ ਕਪਟੁ ਫਿਰਹਿ ਬੇਤਾਲਾ ॥
ورمی ماری ساپُ ن مُویا --	----	ਵਰਮੀ ਮਾਰੀ ਸਾਪੁ ਨ ਮੂਆ ॥
پ٘ربھُ سبھ کِچھُ جانےَ جِنِ توُ کِیا --3--	----	ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥
پوُنّئر تاپ گیری کے بسّترا --	----	ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥
اپدا کا مارِیا گ٘رِہ تے نستا --	----	ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
دیسُ چھوڈِ پردیسہِ دھائِیا --	----	ਦੇਸੁ ਛੋਡਿ ਪਰਦੇਸਹਿ ਧਾਇਆ ॥
پنّچ چنّڈال نالے لےَ آئِیا --4--	----	ਪੰਚ ਚੰਡਾਲ ਨਾਲੇ ਲੈ ਆਇਆ ॥੪॥
کان پھراءِ ہِراۓ ٹوُکا --	----	ਕਾਨ ਫਰਾਇ ਹਿਰਾਏ ਟੂਕਾ ॥
گھرِ گھرِ مانْگےَ ت٘رِپتاون تے چوُکا --	----	ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥

بِنتا چھوڑ بد ندرِ پر ناری --	----	ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥
ویس ن پائیۓ مہا دُکھیاری --5--	----	ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥
بولے ناہی ہوءِ بَیٹھا مونی --	----	ਬੋਲੈ ਨਾਹੀ ਹੋਇ ਬੈਠਾ ਮੋਨੀ ॥
انترِ کلپ بھوائیۓ جونی --	----	ਅੰਤਰਿ ਕਲਪ ਭਵਾਈਐ ਜੋਨੀ ॥
انّن تے رہتا دُکھ دیہی سہتا --	----	ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥
ہُکم[1] ن بُوجھے وِیاپِیا ممتا --6-- | [1]حکم-	----	ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥
بِن سَتگُر کِنے ن پائی پرم گتے --	----	ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥
پُوچھہُ سگل بید سِنمرِتے --	----	ਪੂਛਹੁ ਸਗਲ ਬੇਦ ਸਿੰਮ੍ਰਿਤੇ ॥
منمُکھ کرم کرے اجائی --	----	ਮਨਮੁਖ ਕਰਮ ਕਰੈ ਅਜਾਈ ॥
جِءُ بالُو گھر ٹھئُر ن ٹھائی --7--	----	ਜਿਉ ਬਾਲੂ ਘਰ ਠਉਰ ਨ ਠਾਈ ॥੭॥
جِس نو بھۓ گوبِند[1] دئیالا -- | [1]گوبند-	----	ਜਿਸ ਨੋ ਭਏ ਗੋੁਬਿੰਦ ਦਇਆਲਾ ॥
گُر کا بچنُ تِن بادھِئو پالا --	----	ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥
کوٹِ مدھے کوئی سنّتُ دِکھائِیا --	----	ਕੋਟਿ ਮਧੇ ਕੋਈ ਸੰਤੁ ਦਿਖਾਇਆ ॥
نانکُ تِن کے سنّگِ ترائِیا --8--	----	ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥
جے ہووے بھاگُ تا درسنُ پائیۓ --	----	ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥
آپِ ترے سبھ کُٹنّبُ ترائیۓ --1-- رہاءُ دُوجا --2--	----	ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥
پّربھاتی مہلا[1] 5 -- | [1]محلا-	----	ਪ੍ਰਭਾਤੀ ਮਹਲਾ ੫ ॥

سِمرت نامُ کِلبِکھ سبھِ کاٹے ـ ـ	----	ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥
دھرم راءِ کے کاگر پھاٹے ـ ـ	----	ਧਰਮ ਰਾਇ ਕੇ ਕਾਗਰ ਫਾਟੇ ॥
سادھسنّگتِ مِلِ ہرِ رسُ پائِیا ـ ـ	----	ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥
پاربّرہمُ رِد ماہِ سمائِیا ـ ـ1ـ ـ	----	ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥
رام رمت ہرِ ہرِ سُکھُ پائِیا ـ ـ	----	ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥
تیرے داس چرن سرنائِیا ـ ـ1ـ ـ رہاءُ ـ ـ	----	ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥
چُوکا گئُنُ مِٹیا انّدھِیارُ ـ ـ	----	ਚੂਕਾ ਗਉਣੁ ਮਿਟਿਆ ਅੰਧਿਆਰੁ ॥
گُرِ دِکھلائِیا مُکتِ دُیارُ ـ ـ	----	ਗੁਰਿ ਦਿਖਲਾਇਆ ਮੁਕਤਿ ਦੁਆਰੁ ॥
ہرِ پرّیم بھگتِ منُ تنُ سد راتا ـ ـ	----	ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥
پرّبھُو جنائِیا تب ہی جاتا ـ ـ2ـ ـ	----	ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥
گھٹِ گھٹِ انّترِ روِیا سوءِ ـ ـ	----	ਘਟਿ ਘਟਿ ਅੰਤਰਿ ਰਵਿਆ ਸੋਇ ॥
تِسُ بِنُ بیِجو ناہی کوءِ ـ ـ	----	ਤਿਸੁ ਬਿਨੁ ਬੀਜੋ ਨਾਹੀ ਕੋਇ ॥
بَیر بِرودھ چھیدے بھےَ بھرماں ـ ـ	----	ਬੈਰ ਬਿਰੋਧ ਛੇਦੇ ਭੈ ਭਰਮਾਂ ॥
پرّبھِ پُنّنِ آتمےَ کینے دھرما ـ ـ3ـ ـ	----	ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥
مہا ترنّگ تے کانْڈھےَ لاگا ـ ـ	----	ਮਹਾ ਤਰੰਗ ਤੇ ਕਾਂਢੈ ਲਾਗਾ ॥
جنم جنم کا ٹُوٹا گانْڈھا ـ ـ	----	ਜਨਮ ਜਨਮ ਕਾ ਟੂਟਾ ਗਾਂਢਾ ॥
جپُ تپُ سنّجمُ نامُ سمہّالیا ـ ـ	----	ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ ॥
اپُنےَ ٹھاکُرِ ندرِ نِہالیا ـ ـ4ـ ـ	----	ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥
منّگل سُوکھ کلِیانْ تِتھائِیں ـ ـ	----	ਮੰਗਲ ਸੂਖ ਕਲਿਆਣ ਤਿਥਾਈਂ ॥

جہ سیوک گوپال گُسائی --	----	ਜਹ ਸੇਵਕ ਗੋਪਾਲ ਗੁਸਾਈ ॥
پّربھ سُپّرسنّن بھئے گوپال --	Page# [1349]	ਪ੍ਰਭ ਸੁਪ੍ਰਸੰਨ ਭਏ ਗੋਪਾਲ ॥
جنم جنم کے مٹے بِتال --5--	----	ਜਨਮ ਜਨਮ ਕੇ ਮਿਟੇ ਬਿਤਾਲ ॥੫॥
ہوم جگ اُردھ تپ پُوجا --	----	ਹੋਮ ਜਗ ਉਰਧ ਤਪ ਪੂਜਾ ॥
کوٹِ تیرتھ اِسنانُ کرِیجا --	----	ਕੋਟਿ ਤੀਰਥ ਇਸਨਾਨੁ ਕਰੀਜਾ ॥
چرن کمل نِمکھ رِدے دھارے --	----	ਚਰਨ ਕਮਲ ਨਿਮਖ ਰਿਦੈ ਧਾਰੇ ॥
گوبِنّد جپت سبھِ کارج سارے --6--	----	ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥
اُوچے تے اُوچا پّربھ تھانُ --	----	ਊਚੇ ਤੇ ਊਚਾ ਪ੍ਰਭ ਥਾਨੁ ॥
ہرِ جن لاوہِ سہجِ دھیانُ --	----	ਹਰਿ ਜਨ ਲਾਵਹਿ ਸਹਜਿ ਧਿਆਨੁ ॥
داس داسن کی بانّچھءُ دھُورِ --	----	ਦਾਸ ਦਾਸਨ ਕੀ ਬਾਂਛਉ ਧੂਰਿ ॥
سرب کلا پّرِیتم بھرپُورِ --7--	----	ਸਰਬ ਕਲਾ ਪ੍ਰੀਤਮ ਭਰਪੂਰਿ ॥੭॥
مات پِتا ہرِ پّرِیتمُ نیرا --	----	ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥
مِیت ساجن بھرواسا تیرا --	----	ਮੀਤ ਸਾਜਨ ਭਰਵਾਸਾ ਤੇਰਾ ॥
کرُ گہِ لینے اپُنے داس --	----	ਕਰੁ ਗਹਿ ਲੀਨੇ ਅਪੁਨੇ ਦਾਸ ॥
جپِ جیوے نانکُ گُنتاس --12--7--2--3--8--	----	ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥
بِبھاس پّربھاتی بانْی بھگت کبِیر جی کی	----	ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ
ੴ ستِگر پّرسادِ --	----	ੴ ਸਤਿਗੁਰ ਪ੍ਰਸਾਦਿ ॥
مرن جیون کی سنّکا ناسی --	----	ਮਰਨ ਜੀਵਨ ਕੀ ਸੰਕਾ ਨਾਸੀ ॥

آپن رنگِ سہج پرگاسی ۔۔1۔۔	----	ਆਪਨ ਰੰਗਿ ਸਹਜ ਪਰਗਾਸੀ ॥੧॥
پرگٹی جوتِ مِٹیا اندھیارا ۔۔	----	ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥
رام رتنُ پائیا کرت بیچارا ۔۔1۔۔ رہاءُ ۔۔	----	ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥
جہ انندُ دُکھُ دُورِ پئیانا ۔۔	----	ਜਹ ਅਨੰਦੁ ਦੁਖੁ ਦੂਰਿ ਪਇਆਨਾ ॥
منُ مانکُ لِو تتُ لُکانا ۔۔2۔۔	----	ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥
جو کِچھُ ہویا سُ تیرا بھاݨا ۔۔	----	ਜੋ ਕਿਛੁ ਹੋਆ ਸੁ ਤੇਰਾ ਭਾਣਾ ॥
جو اِو بُوجھے سُ سہج سماݨا ۔۔3۔۔	----	ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥
کہت کبیرُ کِلبِکھ گئے کھِیݨا ۔۔	----	ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥
منُ بھئیا جگجیون لیݨا ۔۔4۔۔1۔۔	----	ਮਨੁ ਭਇਆ ਜਗਜੀਵਨ ਲੀਣਾ ॥੪॥੧॥
پربھاتی ۔۔	----	ਪ੍ਰਭਾਤੀ ॥
الہُ ایکُ مسیتِ بستُ ہے اورُ مُلکھُ کِس کیرا ۔۔	----	ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ہِندُو مُورتِ نام نِواسی دُہ مہِ تتُ ن ہیرا ۔۔1۔۔	----	ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥
الہ رام جیوءُ تیرے نائی ۔۔	----	ਅਲਹ ਰਾਮ ਜੀਵਉ ਤੇਰੇ ਨਾਈ ॥
تُو کرِ مِہرامتِ سائی ۔۔1۔۔ رہاءُ ۔۔	----	ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥
دکھن دیسِ ہری کا باسا پچھِمِ الہ مُکاما[1] ۔۔	----	ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥

[1] مُقاما۔

دِل مہِ کھوجِ دِلے دِلِ کھوجہُ
ایہی ٹھئُر مُکاما[1] ۔۔2۔۔ | [1]مُقاما۔

ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ
ਏਹੀ ਠਉਰ ਮੁਕਾਮਾ ॥੨॥

بّرہمن گِیاس کرہِ چئُبیسا
کاجی[1] مہ رمجانا[2] ۔۔ | [1]قاضی۔ [2]رمضانا۔

ਬ੍ਰਹਮਨ ਗਿਆਸ ਕਰਹਿ ਚਉਬੀਸਾ
ਕਾਜੀ ਮਹ ਰਮਜਾਨਾ ॥

گِیارہ ماس پاس کےَ راکھے
اےکےَ ماہِ نِدھانا ۔۔3۔۔

ਗਿਆਰਹ ਮਾਸ ਪਾਸ ਕੈ ਰਾਖੇ
ਏਕੈ ਮਾਹਿ ਨਿਧਾਨਾ ॥੩॥

کہا اُڈِیسے مجنُ کِییا
کِیا مسِیتِ سِرُ نائْئیں ۔۔

ਕਹਾ ਉਡੀਸੇ ਮਜਨੁ ਕੀਆ
ਕਿਆ ਮਸੀਤਿ ਸਿਰੁ ਨਾਂਏਂ ॥

دِل مہِ کپٹُ نِواج[1] گُجارےَ[2]
کِیا ہج کابےَ جائْئیں ۔۔4۔۔ | [1]نِواز۔
[2]غُزارےَ۔

ਦਿਲ ਮਹਿ ਕਪਟੁ ਨਿਵਾਜ ਗੁਜਾਰੈ
ਕਿਆ ਹਜ ਕਾਬੈ ਜਾਂਏਂ ॥੪॥

اےتے ائُرت مردا ساجے
اے سبھ رُوپ تُمّہارے ۔۔

ਏਤੇ ਅਉਰਤ ਮਰਦਾ ਸਾਜੇ
ਏ ਸਭ ਰੂਪ ਤੁਮ੍ਹਾਰੇ ॥

کبِیرُ پُونّگرا رام الہ کا
سبھ گُرپِیر ہمارے ۔۔5۔۔

ਕਬੀਰੁ ਪੂੰਗਰਾ ਰਾਮ ਅਲਹ ਕਾ
ਸਭ ਗੁਰ ਪੀਰ ਹਮਾਰੇ ॥੫॥

کہت کبِیر سُنہُ نر نروےَ
پرہُ ایک کی سرنا ۔۔

ਕਹਤ ਕਬੀਰ ਸੁਨਹੁ ਨਰ ਨਰਵੈ
ਪਰਹੁ ਏਕ ਕੀ ਸਰਨਾ ॥

کیول نامُ جپہُ رے پّرانی
تب ہی نہچےَ ترنا ۔۔6۔۔2۔۔

ਕੇਵਲ ਨਾਮੁ ਜਪਹੁ ਰੇ ਪ੍ਰਾਨੀ
ਤਬ ਹੀ ਨਿਹਚੈ ਤਰਨਾ ॥੬॥੨॥

پّربھاتی ۔۔ ---- ਪ੍ਰਭਾਤੀ ॥

اولِ الہ نُورُ اُپائِیا کُدرتِ[1] کے سبھ بنّدے -- | [1]قُدرتِ-	----	ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ایکُ نُور تے سبھُ جگُ اُپجِیا کئُن بھلے کو منّدے --1--	----	ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
لوگا بھرمِ ن بھُولہُ بھائی --	----	ਲੋਗਾ ਭਰਮਿ ਨ ਭੂਲਹੁ ਭਾਈ ॥
کھالِکُ[1] کھلک[2] کھلک[3] مہِ کھالِکُ[4] پُورِ رہِئو سّرب ٹھانْئی --1-- رہاءُ -- | [1]خالِقُ- [2]خلق- [3]خلق- [4]خالِقُ-	Page# [1350]	ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ماٹی ایک انیک بھانْتِ کرِ ساجی ساجنہارےَ --	----	ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
نا کچھُ پوچ ماٹی کے بھانْڈے نا کچھُ پوچ کُنّبھارےَ --2--	----	ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
سبھ مہِ سچا ایکو سوئی تِس کا کِیا سبھُ کچھُ ہوئی --	----	ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ہُکمُ[1] پچھانےَ سُ ایکو جانےَ بنّدا کہِیےَ سوئی --3-- | [1]حُکمُ-	----	ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
الہُ الکھُ ن جائی لکھِیا گُرِ گُڑُ دِینا میِٹھا --	----	ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
کہِ کبِیر میری سنّکا ناسی سرب نِرنّجنُ ڈِیٹھا --4--3--	----	ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥

پّربھاتی ـ ـ	----	ਪ੍ਰਭਾਤੀ ॥
بید کتیب کہہُ مت جھوُٹھے جھوُٹھا جوُ ن بِچارےَ ـ ـ	----	ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ج ءُ سبھ مہِ ایکُ کھُداءِ[1] کہت ہ ءُ ت ءُ کِ ءُ مُرگی[2] مارےَ ـ ـ1ـ ـ | [1]خُداءِ- [2]مُرغی-	----	ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
مُلاں کہہُ نِیاءُ کھُدائی[1] ـ ـ | [1]خُدائِی-	----	ਮੁਲਾਂ ਕਹਹੁ ਨਿਆਉ ਖੁਦਾਈ ॥
تیرے من کا بھرمُ ن جائی ـ ـ1ـ ـ رہاءُ ـ ـ	----	ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
پکرِ جی ءُ آنِیا دیہ بِناسی ماٹی ک ءُ بِسمِل کِیا ـ ـ	----	ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
جوتِ سرُوپ اناہت لاگی کہُ ہلالُ[1] کِیا کِیا ـ ـ2ـ ـ | [1]حلالُ-	----	ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
کِیا اُجوُ[1] پاکُ کِیا مُہُ دھوئِیا کِیا مسِیتِ سِرُ لائِیا ـ ـ | [1]اُضُو-	----	ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ج ءُ دِل مہِ کپٹُ نِواج[1] گُجارہُ[2] کِیا ہج کابےَ جائِیا ـ ـ3ـ ـ | [1]نِواز- [2]غُزارہُ-	----	ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
توُنّ ناپاکُ پاکُ نہی سوُجھِیا تِس کا مرمُ ن جانِیا ـ ـ	----	ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥

کہِ کبِیر بھِستِ تے چُوکا دوجک[1] سِءُ منُ مانِیا ۔۔4۔۔4۔۔	----	ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
[1]دوزک۔		
پ٘ربھاتی ۔۔	----	ਪ੍ਰਭਾਤੀ ॥
سُنّن سنّدھِیا تیری دیو دیواکر ادھپتِ آدِ سمائی ۔۔	----	ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
سِدھ سمادھِ انّتُ نہی پائِیا لاگِ رہے سرنائی ۔۔1۔۔	----	ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
لیہُ آرتی ہو پُرکھ نِرنّجن ستِگُر پُوجہُ بھائی ۔۔	----	ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
ٹھاڈھا ب٘رہما نِگم بیِچارے الکھُ ن لکھِیا جائی ۔۔1۔۔ رہاءُ ۔۔	----	ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
تتُ تیلُ نامُ کِیا باتی دِیپکُ دیہ اُجّیارا ۔۔	----	ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥
جوتِ لاءِ جگدِیس جگائِیا بُوجھے بُوجھنہارا ۔۔2۔۔	----	ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
پنّچے سبد اناہد باجے سنّگے سارِنّگپانی ۔۔	----	ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
کبِیر داس تیری آرتی کِینی نِرنّکار نِربانی ۔۔3۔۔5۔۔	----	ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥

پّربھاتی بانٔی بھگت نامدیو جی کی	----	ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
من کی بِرتھا منُ ہی جانےَ کےَ بُوجھل آگےَ کہیِئےَ --	----	ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
انّترجامی رامُ رواںْئی مےَ ڈرُ کیَسے چہیِئےَ --1--	----	ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
بیدھِیئلے گوپال گوسائی[1] -- | [1]گوسائِ-	----	ਬੇਧੀਅਲੇ ਗੋਪਾਲ ਗੋੁਸਾਈ ॥
میرا پّربھُ رۄِیا سربے ٹھائی --1-- رہاءُ --	----	ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
مانےَ ہاٹُ مانےَ پاٹُ مانےَ ہےَ پاساری --	----	ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
مانےَ باسےَ نانا بھیدی بھرمتُ ہےَ سنّساری --2--	----	ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
گُر کےَ سبدِ ایہُ منُ راتا دُبِدھا سہجِ سمانْی --	----	ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
سبھو ہُکمُ[1] ہُکمُ[2] ہےَ آپے نِربھءُ سمتُ بیِچاری --3-- | [1]حُکمُ- [2]حُکمُ-	----	ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥
جو جن جانِ بھجہِ پُرکھوتمُ تا چی ابِگتُ بانْی --	Page# [1351]	ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥

نا ما کہے جگجیون پائیا ہردے الکھ بڈانْی --4--1--	----	ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥
پّربھاتی --	----	ਪ੍ਰਭਾਤੀ ॥
آدِ جُگادِ جُگادِ جُگو جُگ تا کا انتُ ن جانِیا --	----	ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥
سرب نِرنّترِ رامُ رہِیا روِ اَیسا رُوپُ بکھانِیا --1--	----	ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥
گوبِدُ گاجے سبدُ باجے --	----	ਗੋਬਿਦੁ ਗਾਜੈ ਸਬਦੁ ਬਾਜੈ ॥
آند رُوپی میرو رامئِیا --1-- رہاءُ --	----	ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥
باون بِیکھُو بانے بِکھے باسُ تے سُکھ لاگِلا --	----	ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥
سربے آدِ پرملادِ کاسٹ چنّدنُ بھئِلا --2--	----	ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥
تُمّ چے پارسُ ہم چے لوہا سنّگے کنّچنُ بھئِلا --	----	ਤੁਮ੍ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥
تُو دئِیالُ رتنُ لالُ نا ما ساچِ سمائِلا --3--2--	----	ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥
پّربھاتی --	----	ਪ੍ਰਭਾਤੀ ॥
اکُل پُرکھ اِکُ چلِتُ اُپائِیا --	----	ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥

گھٹ گھٹِ انترِ برہمُ لُکائیا --1--	----	ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥
جیء کی جوتِ ن جانے کوئی --	----	ਜੀਅ ਕੀ ਜੋਤਿ ਨ ਜਾਨੈ ਕੋਈ ॥
تےَ مےَ کِییا سُ مالُومُ ہوئی --1-- رہاءُ --	----	ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥
جِءُ پرگاسِیا ماٹی کُنّبھےءُ --	----	ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥
آپ ہی کرتا بیِٹھُلُ دےءُ --2--	----	ਆਪ ਹੀ ਕਰਤਾ ਬੀਠੁਲੁ ਦੇਉ ॥੨॥
جیء کا بنّدھنُ کرمُ بِیاپے --	----	ਜੀਅ ਕਾ ਬੰਧਨੁ ਕਰਮੁ ਬਿਆਪੈ ॥
جو کِچھُ کِییا سُ آپے آپے --3--	----	ਜੋ ਕਿਛੁ ਕੀਆ ਸੁ ਆਪੈ ਆਪੈ ॥੩॥
پرݨوَتِ نامدےءُ اِہُ جیءُ چِتوے سُ لہے --	----	ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥
امرُ ہوءِ سد آکُل رہے --4--3--	----	ਅਮਰੁ ਹੋਇ ਸਦ ਆਕੁਲ ਰਹੈ ॥੪॥੩॥
پربھاتی بھگت بینٹی جی کی	----	ਪ੍ਰਭਾਤੀ ਭਗਤ ਬੇਣੀ ਜੀ ਕੀ
ੴ ستِگر پرسادِ --	----	ੴ ਸਤਿਗੁਰ ਪ੍ਰਸਾਦਿ ॥
تنِ چنّدنُ مستکِ پاتی --	----	ਤਨਿ ਚੰਦਨੁ ਮਸਤਕਿ ਪਾਤੀ ॥
رِد انترِ کر تل کاتی --	----	ਰਿਦ ਅੰਤਰਿ ਕਰ ਤਲ ਕਾਤੀ ॥
ٹھگ دِسٹِ بگا لِو لاگا --	----	ਠਗ ਦਿਸਟਿ ਬਗਾ ਲਿਵ ਲਾਗਾ ॥
دیکھِ بیَسنو پران مُکھ بھاگا --1--	----	ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥
کلِ بھگوت بنّد چِرانْمنّ --	----	ਕਲਿ ਭਗਵਤ ਬੰਦ ਚਿਰਾਂਮੰ ॥
کرُور دِسٹِ رتا نِسِ بادنّ --1-- رہاءُ --	----	ਕੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥

نِتپِّرتِ اِسنانُ سرِیرںٓ --	----	ਨਿਤਪ੍ਰਤਿ ਇਸਨਾਨੁ ਸਰੀਰੰ ॥
دُءِ دھوتی کرم مُکھِ کھِیرںٓ --	----	ਦੁਇ ਧੋਤੀ ਕਰਮ ਮੁਖਿ ਖੀਰੰ ॥
رِدےَ چھُری سنّدھِیانی --	----	ਰਿਦੈ ਛੁਰੀ ਸੰਧਿਆਨੀ ॥
پر دربُ ہِرن کی بانی --2--	----	ਪਰ ਦਰਬੁ ਹਿਰਨ ਕੀ ਬਾਨੀ ॥੨॥
سِل پُوجسِ چکّر گنّیسںٓ --	----	ਸਿਲ ਪੂਜਸਿ ਚਕ੍ਰ ਗਣੇਸੰ ॥
نِس جاگسِ بھگتِ پّرویسںٓ --	----	ਨਿਸਿ ਜਾਗਸਿ ਭਗਤਿ ਪ੍ਰਵੇਸੰ ॥
پگ ناچسِ چِتُ اکرمںٓ --	----	ਪਗ ਨਾਚਸਿ ਚਿਤੁ ਅਕਰਮੰ ॥
اے لنّپٹ ناچ ادھرمںٓ --3--	----	ਏ ਲੰਪਟ ਨਾਚ ਅਧਰਮੰ ॥੩॥
مّرگ آسنھُ تُلسی مالا --	----	ਮ੍ਰਿਗ ਆਸਣੁ ਤੁਲਸੀ ਮਾਲਾ ॥
کر اُوجل تِلکُ کپالا --	----	ਕਰ ਊਜਲ ਤਿਲਕੁ ਕਪਾਲਾ ॥
رِدےَ کوُڑُ کنّٹھِ رُدّراکھںٓ --	----	ਰਿਦੈ ਕੂੜੁ ਕੰਠਿ ਰੁਦ੍ਰਾਖੰ ॥
رے لنّپٹ کّرِسنُ ابھاکھںٓ --4--	----	ਰੇ ਲੰਪਟ ਕ੍ਰਿਸਨੁ ਅਭਾਖੰ ॥੪॥
جِنِ آتم تتُ ن چیِنّہِیا --	----	ਜਿਨਿ ਆਤਮ ਤਤੁ ਨ ਚੀਨ੍ਹਿਆ ॥
سبھ پھوکٹ دھرم ابِینِیا --	----	ਸਭ ਫੋਕਟ ਧਰਮ ਅਬੀਨਿਆ ॥
کہُ بینٖی گُرمُکھِ دھِیاوےَ --	----	ਕਹੁ ਬੇਣੀ ਗੁਰਮੁਖਿ ਧਿਆਵੈ ॥
بِنُ ستِگُر باٹ ن پاوےَ --5--1--	----	ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
ੴ ستِنامُ کرتا پُرکھُ نِربھءُ نِرویرُ اکال مُورتِ اجوُنی سَیبھنّ گُرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
محلا | راگ جیجاونّتی مہلا[1] 9 --	Page# [1352]	ਰਾਗੁ ਜੈਜਾਵੰਤੀ ਮਹਲਾ ੯ ॥

رامُ سِمرِ رامُ سِمرِ اِہےَ تیرےَ کاجِ ہےَ --	----	ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
مائِیا کو سنّگُ تیاگُ پّربھ جُو کی سرنِ لاگُ --	----	ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
جگت سُکھ مانُ مِتھیا جھُوٹھو سبھ ساجُ ہےَ --1-- رہاءُ --	----	ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥
سُپنے جِءُ دھنُ پچھانُ کاہے پرِ کرت مانُ --	----	ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
بارُو کی بھیِتِ جَیسے بسُدھا کو راجُ ہےَ --1--	----	ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
نانکُ جنُ کہتُ بات بِنسِ جَیہےَ تیرو گاتُ --	----	ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
چھِنُ چھِنُ کرِ گئِئو کالُ تَیسے جاتُ آجُ ہےَ --2--1--	----	ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
جَیجاوَنّتی مہلا[1] 9 -- | محلا[1]-	----	ਜੈਜਾਵੰਤੀ ਮਹਲਾ ੯ ॥
رامُ بھجُ رامُ بھجُ جنمُ سِراتُ ہےَ --	----	ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
کہءُ کہا بار بار سمجھت نہ کِءُ گوار --	----	ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥

بِنست نہ لگےَ بار اوِرے سم گاتُ ہےَ --1-- رہاءُ --	----	ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
سگل بھرم ڈارِ دیہِ گوبِنّد کو نامُ لیہِ --	----	ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
انّتِ بار سنّگِ تیرےَ اِہےَ ایکُ جاتُ ہےَ --1--	----	ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
بِکھِیا بِکھُ جِءُ بِسارِ پ٘ربھ کوَ جسُ ہیِۓ دھارِ --	----	ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
نانکُ جن کہِ پُکارِ ائُسرُ بِہاتُ ہےَ --2--2--	----	ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
جَیجاونّتی مہلا[1] 9 -- | [1]محلا-	----	ਜੈਜਾਵੰਤੀ ਮਹਲਾ ੯ ॥
رے من کئُن گتِ ہوءِ ہےَ تیری --	----	ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥
اِہ جگ مہِ رام نامُ سو تءُ نہی سُنِئو کانِ --	----	ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥
بِکھِئن سِءُ اتِ لُبھانِ متِ ناہِن پھیری --1-- رہاءُ --	----	ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥
مانس کو جنمُ لِینُ سِمرنُ نہ نِمکھ کِینُ --	----	ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥

ਦਾਰਾ ਸੁਖ ਭਇਓ ਦੀਨੁ
ਪਗਹੁ ਪਰੀ ਬੇਰੀ ॥੧॥

دارا سُکھ بھئِیو دِینُ
پگہُ پری بیری --1--

ਨਾਨਕ ਜਨ ਕਹਿ ਪੁਕਾਰਿ
ਸੁਪਨੈ ਜਿਉ ਜਗ ਪਸਾਰੁ ॥

نانک جن کہِ پُکارِ
سُپنۓ جِءُ جگ پسارُ --

ਸਿਮਰਤ ਨਹ ਕਿਉ ਮੁਰਾਰਿ
ਮਾਇਆ ਜਾ ਕੀ ਚੇਰੀ ॥੨॥੩॥

سِمرت نہ کِءُ مُرارِ
مائِیا جا کی چیری --2--3--

ਜੈਜਾਵੰਤੀ ਮਹਲਾ ੯ ॥

جَیجاوَنّتی مہلا[1] 9 -- | محلا[1]

ਬੀਤ ਜੈਹੈ ਬੀਤ ਜੈਹੈ
ਜਨਮੁ ਅਕਾਜੁ ਰੇ ॥

بیت جَیہےَ بیت جَیہےَ
جنمُ اکاج رے --

ਨਿਸਿ ਦਿਨੁ ਸੁਨਿ ਕੈ ਪੁਰਾਨ
ਸਮਝਤ ਨਹ ਰੇ ਅਜਾਨ ॥

نِس دِنُ سُنِ کے پُران
سمجھت نہ رے اجان --

ਕਾਲੁ ਤਉ ਪਹੂਚਿਓ ਆਨਿ
ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥

کالُ تءُ پہوُچِیو آنِ
کہا جَیہےَ بھاجِ رے --1-- رہاءُ --

ਅਸਥਿਰੁ ਜੋ ਮਾਨਿਓ ਦੇਹ
ਸੋ ਤਉ ਤੇਰਉ ਹੋਇ ਹੈ ਖੇਹ ॥

استھِرُ جو مانِئو دیہ
سو تءُ تیرءُ ہوءِ ہےَ کھیہ --

ਕਿਉ ਨ ਹਰਿ ਕੋ ਨਾਮੁ ਲੇਹਿ
ਮੂਰਖ ਨਿਲਾਜ ਰੇ ॥੧॥
Page# [1353]
کِءُ ن ہرِ کو نامُ لیہِ
مورکھ نلاج رے --1--

ਰਾਮ ਭਗਤਿ ਹੀਏ ਆਨਿ
ਛਾਡਿ ਦੇ ਤੈ ਮਨ ਕੋ ਮਾਨੁ ॥

رام بھگتِ ہیۓ آنِ
چھاڈِ دے تےَ من کو مانُ --

نانک جن اِہ بکھانِ جگ مہِ بِراجُ رے --2--4--	----	ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
ੴ سِتنامُ کرتا پُرکھُ نِربھءُ نِروَیرُ اکال مُورتِ اجُونی سَیبھنّ گرپّرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
سلوک سہسکّرِتی مہلا[1] 1 -- | [1] محلا-	----	ਸਲੋਕ ਸਹਸਕ੍ਰਿਤੀ ਮਹਲਾ ੧ ॥
پڑّھِ پُسّتک سنّدھِیا بادنّ --	----	ਪੜ੍ਹਿ ਪੁਸ੍ਤਕ ਸੰਧਿਆ ਬਾਦੰ ॥
سِل پُوجسِ بگُل سمادھنّ --	----	ਸਿਲ ਪੂਜਸਿ ਬਗੁਲ ਸਮਾਧੰ ॥
مُکھِ جھُوٹھُ بِبھُوکھن سارنّ --	----	ਮੁਖਿ ਝੂਠੁ ਬਿਭੂਖਨ ਸਾਰੰ ॥
ترّیپال تِہال بِچارنّ --	----	ਤ੍ਰੈਪਾਲ ਤਿਹਾਲ ਬਿਚਾਰੰ ॥
گلِ مالا تِلک لِلاٹنّ --	----	ਗਲਿ ਮਾਲਾ ਤਿਲਕ ਲਿਲਾਟੰ ॥
دُءِ دھوتی بسترّ کپاٹنّ --	----	ਦੁਇ ਧੋਤੀ ਬਸਤ੍ਰ ਕਪਾਟੰ ॥
جو جانسِ برّہمنّ کرمنّ --	----	ਜੋ ਜਾਨਸਿ ਬ੍ਰਹਮੰ ਕਰਮੰ ॥
سبھ پھوکٹ نسچےَ کرمنّ --	----	ਸਭ ਫੋਕਟ ਨਿਸਚੈ ਕਰਮੰ ॥
کہُ نانک نِسچَو دھِیاوےَ --	----	ਕਹੁ ਨਾਨਕ ਨਿਸਚੌ ਧ੍ਯਾਵੈ ॥
بِنُ ستِگُر باٹ ن پاوےَ --1--	----	ਬਿਨੁ ਸਤਿਗੁਰ ਬਾਟ ਨ ਪਾਵੈ ॥੧॥
نِہپھلنّ تسّي جنمسّي جاود برّہم ن بِنّدتے --	----	ਨਿਹਫਲੰ ਤਸ੍ਯ ਜਨਮਸ੍ਯ ਜਾਵਦ ਬ੍ਰਹਮ ਨ ਬਿੰਦਤੇ ॥
ساگرنّ سنّسارسّي گُر پرسادی ترِہ کے --	----	ਸਾਗਰੰ ਸੰਸਾਰਸ੍ਯ ਗੁਰ ਪਰਸਾਦੀ ਤਰਹਿ ਕੇ ॥

کرݨ کارݨ سمرتھُ ہےَ کہُ نانک بیچارِ ۔۔	----	ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
کارݨُ کرتے وسِ ہےَ جِنِ کل رکھی دھارِ ۔۔2۔۔	----	ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
جوگ سبدنّ گِیان سبدنّ بید سبدنّ ت بّراہمݨہ ۔۔	----	ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
کھّتّری سبدنّ سُور سبدنّ سُودّر سبدنّ پرا کّرِتہ ۔۔	----	ਖ੍ਯ੍ਯਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
سرب سبدنّ ت ایک سبدنّ جے کو جانسِ بھےءُ ۔۔	----	ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
نانک تا کو داسُ ہےَ سوئی نِرنّجن دےءُ ۔۔3۔۔	----	ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
ایک کّرِسّننّ ت سرب دیوا دیو دیوا ت آتمہ ۔۔	----	ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥
آتمنّ سّری باسّودیوسّي جے کوئی جانسِ بھیو ۔۔	----	ਆਤਮੰ ਸ੍ਰੀ ਬਾਸ੍ਵਦੇਵਸ੍ਯ ਜੇ ਕੋਈ ਜਾਨਸਿ ਭੇਵ ॥
نانک تا کو داسُ ہےَ سوئی نِرنّجن دیو ۔۔4۔۔	----	ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥
سلوک سہسکّرِتی مہلا[1] 5 | محلا[1]۔	----	ਸਲੋਕ ਸਹਸਕ੍ਰਿਤੀ ਮਹਲਾ ੫

ੴ سِتنامُ کرتا پُرکھُ نِربھءُ نِروَیرُ اکال مُورتِ
اجُونی سَیبھنّ گُرپّرسادِ --

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥

کتنّچ ماتا کتنّچ پِتا
کتنّچ بِنتا بِنود سُته --

ਕਤੰਚ ਮਾਤਾ ਕਤੰਚ ਪਿਤਾ
ਕਤੰਚ ਬਨਿਤਾ ਬਿਨੋਦ ਸੁਤਹ ॥

کتنّچ بھّرات مِیت ہِت بنّدھو
کتنّچ موہ کُٹنّبیتے --

ਕਤੰਚ ਭ੍ਰਾਤ ਮੀਤ ਹਿਤ ਬੰਧਵ
ਕਤੰਚ ਮੋਹ ਕੁਟੰਬ੍ਯ੍ਯਤੇ ॥

کتنّچ چپل موہنی رُوپنّ
پیکھنّتے تِیاگنّ کروتِ --

ਕਤੰਚ ਚਪਲ ਮੋਹਨੀ ਰੂਪੰ
ਪੇਖੰਤੇ ਤਿਆਗੰ ਕਰੋਤਿ ॥

رہنّت سنّگ بھگوان سِمرنؕ
نانک لبدھّینّ اچُت تنه --1--

ਰਹੰਤ ਸੰਗ ਭਗਵਾਨ ਸਿਮਰਣ
ਨਾਨਕ ਲਬਧ੍ਯ੍ਯੰ ਅਚੁਤ ਤਨਹ ॥੧॥

دھّرِگنّت مات پِتا سنیہنّ
دھّرِگ سنیہنّ بھّرات بانْدھوه --

ਧ੍ਰਿਗੰਤ ਮਾਤ ਪਿਤਾ ਸਨੇਹੰ
ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥

دھّرِگ سّنیہنّ بِنتا بِلاس سُته --
Page# [1354]
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥

دھّرِگ سّنیہنّ گرِہارته که --

ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥

سادھسنّگ سّنیه ستّینّ
سُکھینّ بسنّتِ نانکه --2--

ਸਾਧਸੰਗ ਸ੍ਨੇਹ ਸਤ੍ਯ੍ਯਿੰ
ਸੁਖਯੰ ਬਸੰਤਿ ਨਾਨਕਹ ॥੨॥

مِتھّینّت دیہنّ کھِینٹنّت بلنّ --

ਮਿਥ੍ਯ੍ਯੰਤ ਦੇਹੰ ਖੀਣੰਤ ਬਲਨੰ ॥

بردھنّتِ جرُوجیا ہِتّینّت مائِیا --

ਬਰਧੰਤਿ ਜਰੂਅਰਤਣਹ ਹਿਤ੍ਯ੍ਯੰਤ ਮਾਇਆ ॥

اتّینّت آسا آتھِتّ بھونّ --

ਅਤ੍ਯ੍ਯੰਤ ਆਸਾ ਆਥਿਤ੍ਯ੍ਯ ਭਵਨੰ ॥

گننّت سّواسا بھَیان دھرمنّ --	----	ਗਨੰਤ ਸ੍ਵਾਸਾ ਭੈਯਾਨ ਧਰਮੰ ॥
پتنّتِ موہ کُوپ دُرلبھّیِ دیہنّ تت آسّرینّ نانکً --	----	ਪਤੰਤਿ ਮੋਹ ਕੂਪ ਦੁਰਲਭ੍ਯ ਦੇਹੰ ਤਤ ਆਸ੍ਰਯੰ ਨਾਨਕ ॥
گوبِنّد گوبِنّد گوبِنّد گوپال کّرِپا --3--	----	ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥
کاچ کوٹنّ رچنّتِ توینّ لیپننّ رکت چرمنڑہ --	----	ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥
نونّت دُیارنّ بھِیت رہِتنّ باءِ رُوپنّ استھنّبھنہ --	----	ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥
گوبِنّد نامنّ نہ سِمرنّتِ اگِیانی جاننّتِ استھِرنّ --	----	ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥
دُرلبھ دیہ اُدھرنّت سادھ سرڻ نانکً --	----	ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥
ہرِ ہرِ ہرِ ہرِ ہرِ ہرے جپنّتِ --4--	----	ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥
سُبھنّت تُینّ اچُت گُنڑگّینّ پُورننّ بہُلو کّرِپالا --	----	ਸੁਭੰਤ ਤੁਯੰ ਅਚੁਤ ਗੁਣਗ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥
گنّبھِیرنّ اُوچےَ سربگِ اپارا --	----	ਗੰਭੀਰੰ ਊਚੈ ਸਰਬਗਿ ਅਪਾਰਾ ॥
بھّرِتیا پّرِئنّ بِسّرام چرڻنّ --	----	ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
اناتھ ناتھے نانکً سرڻنّ --5--	----	ਅਨਾਥ ਨਾਥੇ ਨਾਨਕ ਸਰਣੰ ॥੫॥

مِرگی پیکھنّت بدھِک پّرہاریٹ لکھّیِ آودھہ --	----	ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ ਆਵਧਹ ॥
اہو جسّیِ رکھیݨ گوپالہ نانک روم ن چھیدّتے --6--	----	ਅਹੋ ਜਸ੍ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਤੇ ॥੬॥
بہُ جتن کرتا بلونّت کاری سیونّت سُورا چتُر دِسہ --	----	ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
بِکھم تھان بسنّت اُوچہ نہ سِمرنّت مرݨّ کدانْچہ --	----	ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
ہوونّتِ آگیا بھگوان پُرکھہ نانک کیٹی ساس اکرکھتے --7--	----	ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
سبدنّ رتنّ ہِتنّ مئِیا کیِرتنّ کلی کرم کرِتِیا --	----	ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
مِٹنّتِ تتّراگت بھرم موہنّ --	----	ਮਿਟੰਤਿ ਤਤ੍ਰਾਗਤ ਭਰਮ ਮੋਹੰ ॥
بھگوان رمݨّ سربتّر تھانِّݨ --	----	ਭਗਵਾਨ ਰਮਣੰ ਸਰਬਤ੍ਰ ਥਾਨੵਿੰ ॥
دِرسٹ تُیݨّ اموگھ درسنّ بسنّت سادھ رسنا --	----	ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
ہرِ ہرِ ہرِ ہرے نانک پرِئنّ جاپُ جپنا --8--	----	ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥

گھٹنّت رُوپنّ گھٹنّت دِیپنّ گھٹنّت روِ سسِیئر نکھِتّر گگننّ --	----	ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥
گھٹنّت بسُدھا گرِ تر سِکھنّڈنّ --	----	ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
گھٹنّت للنا سُت بھّرات ہِیتنّ --	----	ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥
گھٹنّت کِنک مانِک مائِیا سّورُوپنّ --	----	ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
نہ گھٹنّت کیول گوپال اچُت --	----	ਨਹ ਘਟੰਤ ਕੇਵਲ ਗੋਪਾਲ ਅਚੁਤ ॥
استھِرنّ نانک سادھ جن --9--	----	ਅਸਥਿਰੰ ਨਾਨਕ ਸਾਧ ਜਨ ॥੯॥
نہ بِلنّب دھرمنّ بِلنّب پاپنّ --	----	ਨਹ ਬਿਲੰਬ ਧਰਮੰ ਬਿਲੰਬ ਪਾਪੰ ॥
دّرِڑنّت نامنّ تجنّت لوبھنّ --	----	ਦ੍ਰਿੜੰਤ ਨਾਮੰ ਤਜੰਤ ਲੋਭੰ ॥
سرنِ سنّتنّ کِلبِکھ ناسنّ --	----	ਸਰਣਿ ਸੰਤੰ ਕਿਲਬਿਖ ਨਾਸੰ ॥
پّراپتنّ دھرم لکھّیِنڑ نانک جِہ سُپّرسنّن مادھوہ --10--	----	ਪ੍ਰਾਪਤੰ ਧਰਮ ਲਖੵਿਣ ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥
مِرت موہنّ الپ بُدھّینّ رچنّتِ بِنتا بِنود ساہنّ --	----	ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥
جَوبن بہِکّرم کِنک کُنّڈلہ --	----	ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥
بچِتّر منّدِر سوبھنّتِ بستّرا اِتّینّت مائِیا بّیاپِتنّ --	----	ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ ॥
ہے اچُت سرنِ سنّت نانک بھو بھگوانئے نمہ --11--	----	ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥

جنمن ت مرݨن ہرکھن ت سوگن بھوگن ت روگن --	----	ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
اُوچن ت نیچن نانّہا سُ مُوچن --	----	ਊਚੰ ਤ ਨੀਚੰ ਨਾਨ੍ਹ੍ਹਾ ਸੁ ਮੂਚੰ ॥
راجن ت مانن ابھِمانن ت ہِینن --	----	ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥
پّروِرتِ مارگن ورتنّتِ بِناسنن --	Page# [1355]	ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥
گوبِنّد بھجن سادھ سنّگیݨ استھِرن نانک بھگونّت بھجناسنن --12--	----	ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
کِرپنّت ہرِیئن متِ تتُ گِیانن --	----	ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥
بِگسِیدھّيِ بُدھا کُسل تھانن --	----	ਬਿਗਸੀਧ੍ਯ੍ਯਿ ਬੁਧਾ ਕੁਸਲ ਥਾਨੰ ॥
بسّینّت رِکھئن تیاگِ مانن --	----	ਬਸਿੰਤ ਰਿਖਿਅੰ ਤਿਆਗਿ ਮਾਨੰ ॥
سِیتلنّت رِدین دّرِڑُ سنّت گِیانن --	----	ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥
رہنّت جنمن ہرِ درس لیِݨا --	----	ਰਹੰਤ ਜਨਮੰ ਹਰਿ ਦਰਸ ਲੀਣਾ ॥
باجنّت نانک سبد بِیݨاں --13--	----	ਬਾਜੰਤ ਨਾਨਕ ਸਬਦ ਬੀਣਾਂ ॥੧੩॥
کہنّت بیدا گُݨنّت گُنِیا سُݨنّت بالا بہُ بِدھِ پّرکارا --	----	ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥
دّرِڑنّت سُبِدیا ہرِ ہرِ کّرِپالا --	----	ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥
نام دانُ جاچنّت نانک دَینہار گُر گوپالا --14--	----	ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥

نہ چِنّتا مات پِت بھّراتہ
نہ چِنّتا کِچھُ لوِکَ کہ --

ਨਹ ਚਿੰਤਾ ਮਾਤ ਪਿਤ ਭ੍ਰਾਤਹ
ਨਹ ਚਿੰਤਾ ਕਛੁ ਲੋਕ ਕਹ ॥

نہ چِنّتا بِنتا سُت مِیتہ
پّروِرتِ مائِیا سنبنّدھنہ --

ਨਹ ਚਿੰਤਾ ਬਨਿਤਾ ਸੁਤ ਮੀਤਹ
ਪ੍ਰਵਿਰਤਿ ਮਾਇਆ ਸਨਬੰਧਨਹ ॥

دئِیال ایکُ بھگوان پُرکھ
نانکُ سرب جیء پّرتِپالکہ --15--

ਦਇਆਲ ਏਕ ਭਗਵਾਨ ਪੁਰਖਹ
ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥

انِتّ وِتنّ انِتّ چِتنّ
انِتّ آسا بہُ بِدھِ پّرکارنّ --

ਅਨਿਤ੍ ਵਿਤੰ ਅਨਿਤ੍ ਚਿਤੰ
ਅਨਿਤ੍ ਆਸਾ ਬਹੁ ਬਿਧਿ ਪ੍ਰਕਾਰੰ ॥

انِتّ ہیتنّ اہنّ بنّدھنّ
بھرم مائِیا ملننّ بِکارنّ --

ਅਨਿਤ੍ ਹੇਤੰ ਅਹੰ ਬੰਧੰ
ਭਰਮ ਮਾਇਆ ਮਲਨੰ ਬਿਕਾਰੰ ॥

پھِرنّت جوِنِ انیکُ جٹھّراگنِ
نہ سِمرنّت ملِینڑ بُدھّینّ --

ਫਿਰੰਤ ਜੋਨਿ ਅਨੇਕ ਜਠਰਾਗਨਿ
ਨਹ ਸਿਮਰੰਤ ਮਲੀਣ ਬੁਧੰ ॥

ہے گوبِنّد کرت مِئِیا
نانکُ پتِت اُدھارنڑ سادھ سنّگمہ --16--

ਹੇ ਗੋਬਿੰਦ ਕਰਤ ਮਇਆ
ਨਾਨਕ ਪਤਿਤ ਉਧਾਰਣ ਸਾਧ ਸੰਗਮਹ
॥੧੬॥

گِرنّت گِرِپتِت پاتالنّ
جلنّت دیدِیپّ بَیسّوانْترہ --

ਗਿਰੰਤ ਗਿਰਿ ਪਤਿਤ ਪਾਤਾਲੰ
ਜਲੰਤ ਦੇਦੀਪ੍ ਬੈਸ੍ਵਾਂਤਰਹ ॥

بہنّتِ اگاہ توِینّ ترنّگنّ
دُکھنّت گرّہ چِنّتا جنمنّ ت مرنّہ --

ਬਹੰਤਿ ਅਗਾਹ ਤੋਯੰ ਤਰੰਗੰ
ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥

انِک سادھنّ ن سِدھِتے نانک استھنّبھنّ استھنّبھنّ استھنّبھنّ سبد سادھ سّوجنہ --17--	----	ਅਨਿਕ ਸਾਧਨੰ ਨ ਸਿਧ੍ਹਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥
گھور دُکھّنّ انِک ہتّینّ جنم دارِدّرنّ مہا بِکھّیادنّ --	----	ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖ੍ਯ੍ਯਾਦੰ ॥
مِٹنّت سگل سِمرنّت ہرِ نام نانک جَیسے پاوک کاسٹ بھسمنّ کروتِ --18--	----	ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥
انّدھکار سِمرت پّرکاسنّ گُݨ رمنّت اگھ کھنّڈنہ --	----	ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥
رِد بسنّتِ بھَے بھیت دُوتہ کرم کرت مہا نِرملہ --	----	ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥
جنم مرݨ رہنّت سّروتا سُکھ سمُوہ اموگھ درسنہ --	----	ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥
سرݨِ جوگنّ سنّت پّرِء نانک سو بھگوان کھیمنّ کروتِ --19--	----	ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥
پاچھنّ کروتِ اگّرنیوہ نِراسنّ آس پُورنہ --	----	ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥

نِردھن بھیَن دھنوَنتہ روگیئن روگ کھنڈنہ --	----	ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥
بھگتیّن بھگتِ دانَن رام نام گُݨ کیرتنہ --	----	ਭਗਤੵੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥
پاربرہم پُرکھ داتارہ نانک گُر سیوا کِنّ ن لبھیتے --20--	----	ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭੵਤੇ ॥੨੦॥
ادھرن دھرن دھارݨہ نِردھنن دھن نام نرہرہ --	----	ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥
اناتھ ناتھ گوبِندہ بلہِیݨ بل کیسوہ --	----	ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥
سرب بھُوت دیال اچُت دِین باندھو داموِدرہ --	----	ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥
سربگّی پُورن پُرکھ بھگوانہ بھگتِ وچھل کرُݨا میہ --	----	ਸਰਬਗੵ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥
گھٹِ گھٹِ بسنّت باسُدیوہ پاربرہم پرمیسُرہ --	----	ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥
جاچنّتِ نانک کرِپال پرسادن نہ بِسرنّتِ نہ بِسرنّتِ نارائِݨہ --21--	Page# [1356]	ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥

نہ سمرتھنّ نہ سیوکنّ نہ پرِّیتِ پرم پرکھوتمنّ --	----	ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪਰਖੋਤਮੰ ॥
تو پرّسادِ سِمرتے نامنّ نانک کرِّپال ہرِ ہرِ گُرنّ --22--	----	ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥
بھرݨ پوکھݨ کرنّت جِیا بِسرّام چھادن دیونّت دانن --	----	ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥
سرِّجنّت رتن جنم چتُر چیتنہ --	----	ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥
ورتنّتِ سُکھ آننّد پرّسادہ --	----	ਵਰਤੰਤਿ ਸੁਖ ਆਨੰਦ ਪ੍ਰਸਾਦਹ ॥
سِمرنّت نانک ہرِ ہرِ ہرے --	----	ਸਿਮਰੰਤ ਨਾਨਕ ਹਰਿ ਹਰਿ ਹਰੇ ॥
اِنتّ رچنا نِرموہ تے --23--	----	ਅਨਿਤ੍ ਰਚਨਾ ਨਿਰਮੋਹ ਤੇ ॥੨੩॥
داننّ پرا پُوربیݨ بھُنّچنّتے مہیپتے --	----	ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥
بِپریت بُدھّینّ مارت لوکہ نانک چِرنّکال دُکھ بھوگتے --24--	----	ਬਿਪਰੀਤ ਬੁਧੵੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥
برِّتھا انُگرّہنّ گوبِنّدہ جسّی سِمرݨ رِدنّترہ --	----	ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸੵ ਸਿਮਰਣ ਰਿਦੰਤਰਹ ॥
آروگّینّ مہا روگّینّ بِسِمرّتے کرُݨا میہ --25--	----	ਆਰੋਗੵੰ ਮਹਾ ਰੋਗੵੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥
رمݨّ کیولنّ کیرتننّ سُدھرمنّ دیہ دھارݨہ --	----	ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥

انمّرِت نامُ نارائِڻ نانک
پیوتںّ سنّت ن ترِپّتے --26--

ਅੰਮ੍ਰਿਤ ਨਾਮੁ ਨਾਰਾਇਣ ਨਾਨਕ
ਪੀਵਤੰ ਸੰਤ ਨ ਤ੍ਰਿਪ੍ਤੇ ॥੨੬॥

سہݨ سِیل سنّتںّ
سم مِترّسي دُرجنہ --

ਸਹਣ ਸੀਲ ਸੰਤੰ
ਸਮ ਮਿਤ੍ਰਸ੍ ਦੁਰਜਨਹ ॥

نانک بھوجن انِک پّرکارݨ
نِنّدک آودھ ہوءِ اُپتِسٹّتے --27--

ਨਾਨਕ ਭੋਜਨ ਅਨਿਕ ਪ੍ਰਕਾਰੇਣ
ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥

تِرسکار نہ بھونّتِ
نہ بھونّتِ مان بھنّگنہ --

ਤਿਰਸਕਾਰ ਨਹ ਭਵੰਤਿ
ਨਹ ਭਵੰਤਿ ਮਾਨ ਭੰਗਨਹ ॥

سوبھا ہِین نہ بھونّتِ
نہ پوہنّتِ سنّسار دُکھنہ --

ਸੋਭਾ ਹੀਨ ਨਹ ਭਵੰਤਿ
ਨਹ ਪੋਹੰਤਿ ਸੰਸਾਰ ਦੁਖਨਹ ॥

گوبِنّد نام جپنّتِ مِلِ سادھ سنّگہ
نانک سے پّرانْی سُکھ باسنہ --28--

ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ
ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥

سَینا سادھ سمُوہ سُور اجِتںّ
سنّناہںّ تنِ نِمّرتاہ --

ਸੈਨਾ ਸਾਧ ਸਮੂਹ ਸੂਰ ਅਜਿਤੰ
ਸੰਨਾਹੰ ਤਨਿ ਨਿੰਮ੍ਰਤਾਹ ॥

آودھ گُݨ گوبِنّد رمݨّ
اوٹ گُر سبد کر چرمݨہ --

ਆਵਧਹ ਗੁਣ ਗੋਬਿੰਦ ਰਮਣੰ
ਓਟ ਗੁਰ ਸਬਦ ਕਰ ਚਰਮਣਹ ॥

آرُوڑتے اسّو رتھ ناگہ
بُجھنّتے پّربھ مارگہ --

ਆਰੂੜਤੇ ਅਸ੍ਵ ਰਥ ਨਾਗਹ
ਬੁਝੰਤੇ ਪ੍ਰਭ ਮਾਰਗਹ ॥

ਬਿਚਰਤੇ ਨਿਰਭਯੰ ਸਤ੍ਰ ਸੈਨਾ
ਧਾਯੰਤੇ ਗੋੁਪਾਲ ਕੀਰਤਨਹ ॥

بِچرتے نِربھین سترٌ سَینا
دھانتّے گوپال[1] کِیرتنہ -- | [1]گوپال-

ਜਿਤਤੇ ਬਿਸ੍ਵ ਸੰਸਾਰਹ ਨਾਨਕ
ਵਸੵੰ ਕਰੋਤਿ ਪੰਚ ਤਸਕਰਹ ॥੨੯॥

جتتے بِسو سنّساره نانک
وسّین کروتِ پنّچ تسکره --29--

ਮ੍ਰਿਗ ਤ੍ਰਿਸਨਾ ਗੰਧਰਬ ਨਗਰੰ
ਦ੍ਰੁਮ ਛਾਯਾ ਰਚਿ ਦੁਰਮਤਿਹ ॥

مرگ ترِسنا گندھرب نگرن
درم چھایا رچِ درمتِہ --

ਤਤਹ ਕੁਟੰਬ ਮੋਹ ਮਿਥੵਾ
ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥

تتہ کُٹنّب موہ مِتھیا
سِمرنّتِ نانک رام رام نامہ --30--

ਨਚ ਬਿਦਿਆ ਨਿਧਾਨ ਨਿਗਮੰ
ਨਚ ਗੁਣਗੵ ਨਾਮ ਕੀਰਤਨਹ ॥

نچ بِدیا ندھان نِگمن
نچ گُنگّی نام کِیرتنہ --

ਨਚ ਰਾਗ ਰਤਨ ਕੰਠੰ
ਨਹ ਚੰਚਲ ਚਤੁਰ ਚਾਤੁਰਹ ॥

نچ راگ رتن کنٹّھن
نہ چنّچل چتُر چاتُره --

ਭਾਗ ਉਦਿਮ ਲਬਧੵੰ ਮਾਇਆ
ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥

بھاگ اُدِم لبدھّین مائِیا
نانک سادھسنّگِ کھل پنّڈِتہ --31--

ਕੰਠ ਰਮਣੀਯ ਰਾਮ ਰਾਮ ਮਾਲਾ
ਹਸਤ ਊਚ ਪ੍ਰੇਮ ਧਾਰਣੀ ॥

کنٹھ رمنِیی رام رام مالا
ہست اُوچ پریم دھارنی --

ਜੀਹ ਭਣਿ ਜੋ ਉਤਮ ਸਲੋਕ
ਉਧਰਣੰ ਨੈਨ ਨੰਦਨੀ ॥੩੨॥

جیہ بھنِ جو اُتم سلوک
اُدھرنّن نَین نندنی --32--

گُر منّتر ہِینسّي جو پّرانی
دھِرگنّت جنم بھرسٹنٔہ --

ਗੁਰ ਮੰਤ੍ਰ ਹੀਣਸ੍ਯ ਜੋ ਪ੍ਰਾਣੀ
ਧ੍ਰਿਗੰਤ ਜਨਮ ਭ੍ਰਸਟਣਹ ॥

کُوکرہ سُوکرہ گردھبھ کاکہ
سرپنہ تُلِ کھلہ --33--

ਕੂਕਰਹ ਸੂਕਰਹ ਗਰਧਭਹ ਕਾਕਹ
ਸਰਪਨਹ ਤੁਲਿ ਖਲਹ ॥੩੩॥

چرنٹارِبنّد بھجنّ
رِدینّ نام دھارنٔہ --

ਚਰਣਾਰਬਿੰਦ ਭਜਨੰ
ਰਿਦਯੰ ਨਾਮ ਧਾਰਣਹ ॥

کِیرتنّ سادھسنّگیٹ نانک
نہ دِرسٹنّتِ جمدُوتنہ --34--

ਕੀਰਤਨੰ ਸਾਧਸੰਗੇਣ ਨਾਨਕ
ਨਹ ਦ੍ਰਿਸਟੰਤਿ ਜਮਦੂਤਨਹ ॥੩੪॥

نچ دُرلبھنّ دھننّ رُوپنّ
نچ دُرلبھنّ سّورگ راجنہ --
Page# [1357]
ਨਚ ਦੁਰਲਭੰ ਧਨੰ ਰੂਪੰ
ਨਚ ਦੁਰਲਭੰ ਸ੍ਵਰਗ ਰਾਜਨਹ ॥

نچ دُرلبھنّ بھوجننّ بِنّجننّ
نچ دُرلبھنّ سّوچھ انّبرہ --

ਨਚ ਦੁਰਲਭੰ ਭੋਜਨੰ ਬਿੰਜਨੰ
ਨਚ ਦੁਰਲਭੰ ਸ੍ਵਛ ਅੰਬਰਹ ॥

نچ دُرلبھنّ سُت مِتّر بھّرات بانْدھو
نچ دُرلبھنّ بِنتا بِلاسہ --

ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ
ਨਚ ਦੁਰਲਭੰ ਬਨਿਤਾ ਬਿਲਾਸਹ ॥

نچ دُرلبھنّ بِدِیا پّربِینٹنّ
نچ دُرلبھنّ چتُر چنّچلہ --

ਨਚ ਦੁਰਲਭੰ ਬਿਦਿਆ ਪ੍ਰਬੀਣੰ
ਨਚ ਦੁਰਲਭੰ ਚਤੁਰ ਚੰਚਲਹ ॥

دُرلبھنّ ایک بھگوان نامہ
نانک لبدھّینّ سادھسنّگِ کرِپا پّربھنّ
--35--

ਦੁਰਲਭੰ ਏਕ ਭਗਵਾਨ ਨਾਮਹ
ਨਾਨਕ ਲਬਧ੍ਯਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥

جت کتہ تتہ دِرسٹّنّ	----	ਜਤ ਕਤਹ ਤਤਹ ਦ੍ਰਿਸਟੰ
سّورگ مرت پیال لوکہ --		ਸ੍ਵਰਗ ਮਰਤ ਪਯਾਲ ਲੋਕਹ ॥
سربتّر رمٹّنّ گوبِنّدہ نانک	----	ਸਰਬਤ੍ਰ ਰਮਣੰ ਗੋਬਿੰਦਹ ਨਾਨਕ
لیپ چھیپ ن لپّتے --36--		ਲੇਪ ਛੇਪ ਨ ਲਿਪ੍ਯ੍ਤੇ ॥੩੬॥
بِکھیا بھینّتِ انمّرِتنّ	----	ਬਿਖਯਾ ਭਯੰਤਿ ਅੰਮ੍ਰਿਤੰ
دّرُسٹاں سکھا سّوجنہ --		ਦ੍ਰੁਸਟਾਂ ਸਖਾ ਸ੍ਵਜਨਹ ॥
دُکھنّ بھینّتِ سُکھّینّ	----	ਦੁਖੰ ਭਯੰਤਿ ਸੁਖ੍ਯੰ
بھےَ بھِیتنّ ت نِربھیہ --		ਭੈ ਭੀਤੰ ਤ ਨਿਰਭਯਹ ॥
تھان بِہُون بِسّرام نامنّ	----	ਥਾਨ ਬਿਹੂਨ ਬਿਸ੍ਰਾਮ ਨਾਮੰ
نانک کرِّپال ہرِ ہرِ گُرہ --37--		ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥
سرب سِیل ممنّ سِیلنّ	----	ਸਰਬ ਸੀਲ ਮਮੰ ਸੀਲੰ
سرب پاون مم پاونہ --		ਸਰਬ ਪਾਵਨ ਮਮ ਪਾਵਨਹ ॥
سرب کرتب ممنّ کرتا نانک	----	ਸਰਬ ਕਰਤਬ ਮਮੰ ਕਰਤਾ ਨਾਨਕ
لیپ چھیپ ن لپّتے --38--		ਲੇਪ ਛੇਪ ਨ ਲਿਪ੍ਯ੍ਤੇ ॥੩੮॥
نہ سِیتلنّ چنّدّر دیوہ	----	ਨਹ ਸੀਤਲੰ ਚੰਦ੍ਰ ਦੇਵਹ
نہ سِیتلنّ باون چنّدنہ --		ਨਹ ਸੀਤਲੰ ਬਾਵਨ ਚੰਦਨਹ ॥
نہ سِیتلنّ سِیت رُتیٹ نانک	----	ਨਹ ਸੀਤਲੰ ਸੀਤ ਰੁਤੇਣ ਨਾਨਕ
سِیتلنّ سادھ سّوجنہ --39--		ਸੀਤਲੰ ਸਾਧ ਸ੍ਵਜਨਹ ॥੩੯॥

منّترن رام رام نامن
دھّیانن سربتّر پُورنہ --

ਮੰਤ੍ਰੰ ਰਾਮ ਰਾਮ ਨਾਮੰ
ਧ੍ਯਾਨੰ ਸਰਬਤ੍ਰ ਪੂਰਨਹ ॥

گّیانن سم دُکھ سُکھن
جُگتِ نِرمل نِروَیرنْہ --

ਗ੍ਯਾਨੰ ਸਮ ਦੁਖ ਸੁਖੰ
ਜੁਗਤਿ ਨਿਰਮਲ ਨਿਰਵੈਰਣਹ ॥

دیالن سربتّر جِیا
پنّچ دوکھ بِورجِتہ --

ਦਯਾਲੰ ਸਰਬਤ੍ਰ ਜੀਆ
ਪੰਚ ਦੋਖ ਬਿਵਰਜਿਤਹ ॥

بھوجنن گوپال کِیرتنن
الپ مایا جل کمل رہتہ --

ਭੋਜਨੰ ਗੋਪਾਲ ਕੀਰਤਨੰ
ਅਲਪ ਮਾਯਾ ਜਲ ਕਮਲ ਰਹਤਹ ॥

اُپدیسن سم مِتّر سترہ
بھگونّت بھگتِ بھاونی --

ਉਪਦੇਸੰ ਸਮ ਮਿਤ੍ਰ ਸਤ੍ਰਹ
ਭਗਵੰਤ ਭਗਤਿ ਭਾਵਨੀ ॥

پرنِنّدا نہ سّروتِ سّرونْن
آپُ تِیاگ سگل ریݨکہ --

ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ
ਆਪੁ ਤ੍ਯਿਾਗ ਸਗਲ ਰੇਣੁਕਹ ॥

کھٹ لکھّݨ پُورنن پُرکھہ
نانک نام سادھ سّوجنہ --40--

ਖਟ ਲਖ੍ਯਣ ਪੂਰਨੰ ਪੁਰਖਹ
ਨਾਨਕ ਨਾਮ ਸਾਧ ਸ੍ਵਜਨਹ ॥੪੦॥

اجا بھوگنّت کنّد مُولن
بسنّتے سمِیپ کیہرہ --

ਅਜਾ ਭੋਗੰਤ ਕੰਦ ਮੂਲੰ
ਬਸੰਤੇ ਸਮੀਪਿ ਕੇਹਰਹ ॥

تّرگتے سنّسارہ
نانک سوگ ہرکھن بِیاپتے --41--

ਤਤ੍ਰ ਗਤੇ ਸੰਸਾਰਹ
ਨਾਨਕ ਸੋਗ ਹਰਖੰ ਬਿਆਪਤੇ ॥੪੧॥

چھلنّ چھدّرنّ کوٹِ بِگھننّ اپرادھنّ کِلبِکھ ملنّ --	----	ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥
بھرم موہنّ مان اپمانّ مدنّ مایا بیاپتنّ --	----	ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਿਤੰ ॥
مّرِتُّ جنم بھّرمنّتِ نرکہ انِک اُپاونّ ن سِدھّیتے --	----	ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯਤੇ ॥
نِرملنّ سادھ سنّگہ جپنّتِ نانک گوپال نامنّ --	----	ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥
رمنّتِ گُنْ گوبِنّد نِت پّرتہ --42--	----	ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥
ترنْ سرنْ سُیامی رمنْ سِیل پریمیسُرہ --	----	ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥
کرنْ کارنْ سمرتھہ دانُ دیت پّربھُ پُورنہ --	----	ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥
نِراس آس کرنّْ سگل ارتھ آلیہ --	----	ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥
گُنْ نِدھان سِمرنّتِ نانک سگل جاچنّت جاچِکہ --43--	----	ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥
دُرگم ستھان سُگمنّ مہا دُوکھ سرب سُوکھنْہ --	----	ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥

دُربچن بھید بھرمنّ ساکت پِسننّت سُرجنہ --	----	ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨਹ ॥
استھِتنّ سوگ ہرکھنّ بھےَ کھینٹنّت نِربھوہ --	----	ਅਸਥਿਤੰ ਸੋਗ ਹਰਖੰ ਭੈ ਖੀਣੰਤ ਨਿਰਭਵਹ ॥
بھےَ اٹوِیئنّ مہا نگر باسنّ دھرم لکھّیݨ پرَبھ مِئیا --	----	ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਣ ਪ੍ਰਭ ਮਇਆ ॥
سادھ سنّگم رام رام رمݨنّ سرݨِ نانک ہرِ ہرِ دیال چرݨنّ --44--	Page# [1358]	ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥
ہے اجِت سُور سنّگرامنّ اتِ بلنا بہُ مردنہ --	----	ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥
گݨ گنّدھرب دیو مانکھّینّ پسُ پنّکھی بِموہنہ --	----	ਗਣ ਗੰਧਰਬ ਦੇਵ ਮਾਨੁਖ੍ਯ੍ੰ ਪਸੁ ਪੰਖੀ ਬਿਮੋਹਨਹ ॥
ہرِ کرݨہارنّ نمسکارنّ سرݨِ نانک جگدِیسّووہ --45--	----	ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥
ہے کامنّ نرک بِسرامنّ بہُ جونی بھرّماوݨہ --	----	ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥
چِت ہرݨّ ترّے لوک گنّمّینّ جپ تپ سِیل بِدارݨہ --	----	ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ੰ ਜਪ ਤਪ ਸੀਲ ਬਿਦਾਰਣਹ ॥

الپ سُکھ اوِت چنّچل
اُوچ یَنیچ سماوڻہ ۔۔

ਅਲਪ ਸੁਖ ਅਵਿਤ ਚੰਚਲ
ਊਚ ਨੀਚ ਸਮਾਵਣਹ ॥

تو بھے بِمُنّچِت سادھ سنّگم
اوٹ نانک نارائِڻہ ۔۔46۔۔

ਤਵ ਭੈ ਬਿਮੁੰਚਿਤ ਸਾਧ ਸੰਗਮ
ਓਟ ਨਾਨਕ ਨਾਰਾਇਣਹ ॥੪੬॥

ہے کلِ مُول کّرودھنّ
کدنّچ کرُڻا ن اُپرحتے ۔۔

ਹੇ ਕਲਿ ਮੂਲ ਕ੍ਰੋਧੰ
ਕਦੰਚ ਕਰੁਣਾ ਨ ਉਪਰਜਤੇ ॥

بِکھینّت جِیونّ وسّینّ کروتِ
نِرتّینّ کروتِ جتھا مرکٹہ ۔۔

ਬਿਖਯੰਤ ਜੀਵੰ ਵਸੵੰ ਕਰੋਤਿ
ਨਿਰਤੵੰ ਕਰੋਤਿ ਜਥਾ ਮਰਕਟਹ ॥

انِک ساسن تاڑنّتِ جمدُوتہ
تو سنّگے ادھمنّ نرہ ۔۔

ਅਨਿਕ ਸਾਸਨ ਤਾੜੰਤਿ ਜਮਦੂਤਹ
ਤਵ ਸੰਗੇ ਅਧਮੰ ਨਰਹ ॥

دِین دُکھ بھنّجن دیال پّربھُ نانک
سرب جیء رکھّیا کروتِ ۔۔47۔۔

ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ
ਸਰਬ ਜੀਅ ਰਖੵਾ ਕਰੋਤਿ ॥੪੭॥

ہے لوبھا لنّپٹ سنّگ سِرموره
انِک لہری کلولتے ۔۔

ਹੇ ਲੋਭਾ ਲੰਪਟ ਸੰਗ ਸਿਰਮੋਰਹ
ਅਨਿਕ ਲਹਰੀ ਕਲੋਲਤੇ ॥

دھاونّت جِیا بہُ پّرکارنّ
انِک بھانْتِ بہُ ڈولتے ۔۔

ਧਾਵੰਤ ਜੀਆ ਬਹੁ ਪ੍ਰਕਾਰੰ
ਅਨਿਕ ਭਾਂਤਿ ਬਹੁ ਡੋਲਤੇ ॥

نچ مِترّنّ نچ اِسٹنّ نچ بادھو
نچ مات پِتا تو لجیا ۔۔

ਨਚ ਮਿਤ੍ਰੰ ਨਚ ਇਸਟੰ ਨਚ ਬਾਧਵ
ਨਚ ਮਾਤ ਪਿਤਾ ਤਵ ਲਜਯਾ ॥

اکرٹنّ کروتِ اکھادِیِ کھادّیٖنّ
اساجّیٖنّ ساجِ سمجیا --

ਅਕਰਣੰ ਕਰੋਤਿ ਅਖਾਦਿ੍ ਖਾਦੰ੍
ਅਸਾਜੰ੍ ਸਾਜਿ ਸਮਜਯਾ ॥

تّراہِ تّراہِ سرݨِ سُیامی
بِگّیاپِتِ نانک ہرِ نرہرہ --48--

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ
ਬਿਗ੍ਯ੍ਯਪ੍ਤਿ ਨਾਨਕ ਹਰਿ ਨਰਹਰਹ ॥੪੮॥

ہے جنم مرݨ مُولنّ
اہنکارنّ پاپاتما --

ਹੇ ਜਨਮ ਮਰਣ ਮੂਲੰ
ਅਹੰਕਾਰੰ ਪਾਪਾਤਮਾ ॥

مِترنّ تجنّتِ سترنّ دِرڑنّتِ
انِک مایا بِستّیرنہ --

ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ
ਅਨਿਕ ਮਾਯਾ ਬਿਸ੍ਤੀਰਨਹ ॥

آونّت جاونّت تھکنّت جِیا
دُکھُ سُکھ بہُ بھوگݨہ --

ਆਵੰਤ ਜਾਵੰਤ ਥਕੰਤ ਜੀਆ
ਦੁਖ ਸੁਖ ਬਹੁ ਭੋਗਣਹ ॥

بھّرم بھیان اُدِیان رمݨّنّ
مہا بِکٹ اسادھ روگݨہ --

ਭ੍ਰਮ ਭਯਾਨ ਉਦਿਆਨ ਰਮਣੰ
ਮਹਾ ਬਿਕਟ ਅਸਾਧ ਰੋਗਣਹ ॥

بَیدّیٖنّ پاربّرہم پرمیسّور
آرادھِ نانک ہرِ ہرِ ہرے --49--

ਬੈਦੵੰ ਪਾਰਬ੍ਰਹਮ ਪਰਮੇਸ੍ਵਰ
ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥

ہے پّراݨ ناتھ گوبِنّدہ
کّرِپا نِدھان جگد گُرو --

ਹੇ ਪ੍ਰਾਣ ਨਾਥ ਗੋਬਿੰਦਹ
ਕ੍ਰਿਪਾ ਨਿਧਾਨ ਜਗਦ ਗੁਰੋ ॥

ہے سنّسار تاپ ہرݨہ
کرُݨا مےَ سبھ دُکھ ہرو --

ਹੇ ਸੰਸਾਰ ਤਾਪ ਹਰਣਹ
ਕਰੁਣਾ ਮੈ ਸਭ ਦੁਖ ਹਰੋ ॥

ہے سرنِ جوگ دیالہ دِینا ناتھ میا کرو --	----	ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥
سریر سوستھ کھِینڑ سمۓ سِمرنّتِ نانک رام دامودر مادھوہ --50--	----	ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥
چرنڑ کمل سرنّن رمنّن گوپال کِیرتنہ --	----	ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥
سادھ سنّگینڑ ترنّن نانک مہا ساگر بھے دُترہ --51--	----	ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥
سِر مستک رکھیا پاربرہمن ہست کایا رکھیا پریسّورہ --	----	ਸਿਰ ਮਸ੍ਤਕ ਰਖ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯਾ ਪਰਮੇਸ੍ਵਰਹ ॥
آتم رکھیا گوپال سُیامی دھن چرنڑ رکھیا جگدِیسّورہ --	----	ਆਤਮ ਰਖ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯਾ ਜਗਦੀਸ੍ਵਰਹ ॥
سرب رکھیا گُر دیالہ بھے دُوکھ بِناسنہ --	----	ਸਰਬ ਰਖ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥
بھگتِ وچھل اناتھ ناتھے سرنِ نانک پُرکھ اچُتہ --52--	----	ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥
جین کلا دھارِئو آکاسن بیسنترن کاسٹ بیسٹن --	----	ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥

جین کلا سس سُور نکھّتر جوتّین
ساسنّ سرِیر دھارنّ --

ਜੇਨ ਕਲਾ ਸਸਿ ਸੂਰ ਨਖ੍ਤ੍ਰ ਜੋਤ੍ਰਿੰ
ਸਾਸੰ ਸਰੀਰ ਧਾਰਣੰ ॥

جین کلا مات گربھ پرتپالنّ
نہ چھیدنّت جٹھر روگݨہ --

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ
ਨਹ ਛੇਦੰਤ ਜਠਰ ਰੋਗਣਹ ॥

تین کلا استھنّبھنّ سرووَرنّ
نانک نہ چھِجنّتِ ترنّگ توئِݨہ --53--

Page# [1359]

ਤੇਨ ਕਲਾ ਅਸਥੰਭੰ ਸਰੋਵਰੰ
ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥

گُسائیں گرِسّٹ رُوپیݨ
سِمرنّ سربتّر جیِوݨہ --

ਗੁਸਾਂਈ ਗਰਿਸ੍ਟ ਰੂਪੇਣ
ਸਿਮਰਣੰ ਸਰਬਤ੍ਰ ਜੀਵਣਹ ॥

لبدّھینّ سنّت سنّگیݨ نانک
سّوچھ مارگ ہرِ بھگتنّہ --54--

ਲਬਧੵੰ ਸੰਤ ਸੰਗੇਣ ਨਾਨਕ
ਸ੍ਵਛ ਮਾਰਗ ਹਰਿ ਭਗਤਣਹ ॥੫੪॥

مسکنّ بھگننّت سَیلنّ
کردمنّ ترنّت پپیلکہ --

ਮਸਕੰ ਭਗਨੰਤ ਸੈਲੰ
ਕਰਦਮੰ ਤਰੰਤ ਪਪੀਲਕਹ ॥

ساگرنّ لنّگھنّتِ پنّگنّ
تم پرگاس انّدھکہ --

ਸਾਗਰੰ ਲੰਘੰਤਿ ਪਿੰਗੰ
ਤਮ ਪਰਗਾਸ ਅੰਧਕਹ ॥

سادھ سنّگیݨ سِمرنّتِ گوبِنّد
سرݨِ نانک ہرِ ہرِ ہرے --55--

ਸਾਧ ਸੰਗੇਣਿ ਸਿਮਰੰਤਿ ਗੋਬਿੰਦ
ਸਰਣਿ ਨਾਨਕ ਹਰਿ ਹਰਿ ਹਰੇ ॥੫੫॥

تِلک ہیݨنّ جتھا بِپّرا
امر ہیݨنّ جتھا راجنہ --

ਤਿਲਕ ਹੀਣੰ ਜਥਾ ਬਿਪ੍ਰਾ
ਅਮਰ ਹੀਣੰ ਜਥਾ ਰਾਜਨਹ ॥

آودھ ہِینڑّن جتھا سُورا نانک دھرم ہِینڑّن تتھا بَیسّنوہ --56--	----	ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥
ن سنّکھن ن چکرن ن گدا ن سِیامن --	----	ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥
اسّچرج رُوپن رہنّت جنمن --	----	ਅਸ੍ਚਰਜ ਰੂਪੰ ਰਹੰਤ ਜਨਮੰ ॥
نیت نیت کتھنّتِ بیدا --	----	ਨੇਤ ਨੇਤ ਕਥੰਤਿ ਬੇਦਾ ॥
اُوچ مُوچ اپار گوبِنّدہ --	----	ਊਚ ਮੂਚ ਅਪਾਰ ਗੋਬਿੰਦਹ ॥
بسنّتِ سادھ رِدین اچُت بُجھنّتِ نانک بڈبھا گیئہ --57--	----	ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥
اُدیان بسنن سنّسارن سنبنّدھی سّوان سِیال کھرہ --	----	ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥
بِکھم ستھان من موہ مدِرن مہاں اسادھ پنّچ تسکرہ --	----	ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥
ہِیت موہ بھَے بھرم بھرمنّن اہن پھانْس تیکھّنڑ کٹھِنہ --	----	ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਣ ਕਠਿਨਹ ॥
پاوک توء اسادھ گھورن اگم تیر نہ لنّگھنہ --	----	ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥
بھجُ سادھسنّگِ گوپال[1] نانک ہرِ چرنڑ سرنڑ اُدھرنڑ کرِپا --58-- |	----	ਭਜੁ ਸਾਧਸੰਗਿ ਗੁੋਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥

[1]گوپال-

کِرپا کرنّت گوِبنّد گوپالہ
سگلّینّ روگ کھنڈّنہ --

ਕ੍ਰਿਪਾ ਕਰੰਤ ਗੋਬਿੰਦ ਗੋਪਾਲਹ
ਸਗਲੵੰ ਰੋਗ ਖੰਡਣਹ ॥

سادھ سنّگینِ گُنڑ رمت نانک
سرنِڑ پُورن پریسُرہ --59--

ਸਾਧ ਸੰਗੇਣਿ ਗੁਣ ਰਮਤ ਨਾਨਕ
ਸਰਣਿ ਪੂਰਨ ਪਰਮੇਸੁਰਹ ॥੫੯॥

سِیاملنّ مدھُر مانُکھّینّ
رِدینّ بھُومِ وَیرنڑہ --

ਸਿਆਮਲੰ ਮਧੁਰ ਮਾਨੁਖੵੰ
ਰਿਦਯੰ ਭੂਮਿ ਵੈਰਣਹ ॥

نِونّتِ ہوونّتِ مِتھِیا
چیتننّ سنّت سّوجنہ --60--

ਨਿਵੰਤਿ ਹੋਵੰਤਿ ਮਿਥਿਆ
ਚੇਤਨੰ ਸੰਤ ਸ੍ਵਜਨਹ ॥੬੦॥

اچیت مُوڑا ن جانڑنّت
گھٹنّت ساسا نِت پّرتے --

ਅਚੇਤ ਮੂੜਾ ਨ ਜਾਣੰਤ
ਘਟੰਤ ਸਾਸਾ ਨਿਤ ਪ੍ਰਤੇ ॥

چھِجنّت مہا سُنّدری کانْئِیا
کال کِننّیا گّراستے --

ਛਿਜੰਤ ਮਹਾ ਸੁੰਦਰੀ ਕਾਂਇਆ
ਕਾਲ ਕੰਨਿਆ ਗ੍ਰਾਸਤੇ ॥

رچنّتِ پُرکھ کُٹنّب لیلا
اِنت آسا بِکھِیا بِنود --

ਰਚੰਤਿ ਪੁਰਖਹ ਕੁਟੰਬ ਲੀਲਾ
ਅਨਿਤ ਆਸਾ ਬਿਖਿਆ ਬਿਨੋਦ ॥

بھّرمنّتِ بھّرمنّتِ بہُ جنم ہارِئو
سرنِڑ نانک کرُنڑا میہ --61--

ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ
ਸਰਣਿ ਨਾਨਕ ਕਰੁਣਾ ਮਯਹ ॥੬੧॥

ہے جِہبے ہے رسگے
مدھُر پّرِء تُینّ --

ਹੇ ਜਿਹਬੇ ਹੇ ਰਸਗੇ
ਮਧੁਰ ਪ੍ਰਿਅ ਤੁਯੰ ॥

ست ہتّن پرم بادنّ اورت ایتھ سُدھ اچھرنٔہ --	----	ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥
گوِبنّد داموۄدر مادھوے --62--	----	ਗੋਬਿੰਦ ਦਾਮੋਦਰ ਮਾਧਵੇ ॥੬੨॥
گربنّتِ ناری مدوۄن متنّ --	----	ਗਰਬੰਤਿ ਨਾਰੀ ਮਦੋਨ ਮਤੰ ॥
بلونّت بلات کارنٔہ --	----	ਬਲਵੰਤ ਬਲਾਤ ਕਾਰਣਹ ॥
چرن کمل نہ بھجنّت ترِݨ سمانِ دھرِّگُ جنمنہ --	----	ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥
ہےپپِیلکا گرّسٹے گوِبنّد سِمرݨ تُین دھنے --	----	ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥
نانکُ انِکُ بار نموۄ نمہ --63--	----	ਨਾਨਕ ਅਨਿਕ ਬਾਰ ਨਮੋ ਨਮਹ ॥੬੩॥
ترِݨنّ ت میرنّ سہکنّ ت ہرِیئنّ --	----	ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥
بُوڈنّ ت ترِیئنّ اُوݨنّ ت بھرِیئنّ --	----	ਬੂਡੰ ਤ ਤਰੀਅੰ ਊਣੰ ਤ ਭਰੀਅੰ ॥
انّدھکار کوٹِ سُور اُجارنّ --	----	ਅੰਧਕਾਰ ਕੋਟਿ ਸੂਰ ਉਜਾਰੰ ॥
بِنونّتِ نانکُ ہرِ گُر دیارنّ --64--	----	ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥
بّرہمنٔہ سنّگِ اُدھرݨنّ بّرہم کرم جِ پُورنٔہ --	----	ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥
آتم رتنّ سنّسار گہنّ تے نر نانکُ نِہپھلہ --65--	Page# [1360]	ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥

پر درب ہِرنّن بہ وِگھن کرنّن اُچرنّن سرب جیء کہ ـ ـ	----	ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥
لء ُ لئی ترِّسنا اتِپتِ من مائے کرم کرت سِ سُوکرہ ـ ـ66ـ ـ	----	ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥੬੬॥
متے سمیو چرنّن اُدھرنّن بھےَ دُترہ ـ ـ	----	ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥
انیک پاتِک ہرنّن نانک سادھ سنّگم ن سنّسیہ ـ ـ67ـ ـ4ـ ـ	----	ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥੬੭॥੪॥
مہلا[1] 5 گاتھا | [1]محلا۔	----	ਮਹਲਾ ੫ ਗਾਥਾ
ੴ ستِگُر پرّسادِ ـ ـ	----	ੴ ਸਤਿਗੁਰ ਪ੍ਰਸਾਦਿ ॥
کرپُور پُہپ سُگنّدھا پرس مانکھّی دیہنّ ملِینّ ـ ـ	----	ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ ਦੇਹੰ ਮਲੀਣੰ ॥
مجا رُدھِر درّگنّدھا نانک اتھِ گربیݨ اگیّانݨو ـ ـ1ـ ـ	----	ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯਾਨਣੋ ॥੧॥
پرماݨو پرجنّت آکاسہ دِیپ لوء سِکھنّڈنّہ ـ ـ	----	ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥
گچھیݨ نَیݨ بھاریݨ نانک بِنا سادھُو ن سِدھیّتے ـ ـ2ـ ـ	----	ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਯਤੇ ॥੨॥

جانٌو ستِ ہووںّتو مرنٌو دِرسٹیِنٌ مِتھِیا --	----	ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥
کِیرتِ ساتھِ چلنّتھو بھنٌنّتِ نانک سادھ سنّگیٖنٌ --3--	----	ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥
مایا چِت بھرمیٖنٌ اِسٹ مِترّیکھُ بانْدھوہ --	----	ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥
لبدھیٖنّ سادھ سنّگیٖنٌ نانک سُکھ استھانّ گوٗپال بھجنٌنّ --4--	----	ਲਬਧੵੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥
مَیلاگر سنّگیٖنٌ نِنّمُ بِرکھ سِ چنّدنہ --	----	ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥
نِکٹِ بسنّتو بانْسو نانک اہنّ بُدھِ ن بوٗہتے --5--	----	ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥
گاتھا گُنّپھ گوٗپال کتھنّ متھنّ مان مردنہ --	----	ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥
ہتنّ پنّچ سترّینٌ نانک ہرِ باݨے پرّہارنٌہ --6--	----	ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
بچن سادھ سُکھ پنّتھا لہنّتھا بڈ کرمنٌہ --	----	ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥

رہنّتا جنم مرݨین رمݨنّ نانک ہرِ کیرتنہ --7--	----	ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥
پتّر بھُرِجینڑ جھڑِینّ نہ جڑِیئنّ پیڈ سنّپتا --	----	ਪਤ੍ਰ ਭੁਰਿਜੇਣ ਝੜੀਯੰ ਨਹ ਜੜੀਐ ਪੇਡ ਸੰਪਤਾ ॥
نام بِہُونڑ بِکھمتا نانک بہنّتِ جونِ باسرو رَینڑی --8--	----	ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥
بھاونی سادھ سنّگینڑ لبھنّتنّ بڈ بھاگنہ --	----	ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥
ہرِ نام گُنڑ رمݨنّ نانک سنّسار ساگر نہ بِیاپنڑہ --9--	----	ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
گاتھا گُوڑ اپارنّ سمجھݨنّ بِرلا جنہ --	----	ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
سنّسار کام تجݨنّ نانک گوبِنّد رمݨنّ سادھ سنّگمہ --10--	----	ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
سُمنّتّر سادھ بچنا کوٹِ دوکھ بِناسنہ --	----	ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥
ہرِ چرنڑ کمل دھِّیانّ نانک کُل سمُوہ اُدھارنڑہ --11--	----	ਹਰਿ ਚਰਣ ਕਮਲ ਧ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥

سُنّدر منّدر سَینٹھ جینٹ مدّھیِ ہرِ کیِرتنہ --	----	ਸੁੰਦਰ ਮੰਦਰ ਸੈਣਹ ਜੇਣ ਮਧੵ ਹਰਿ ਕੀਰਤਨਹ ॥
مُکتے رمنٹ گوبِنّدہ نانک لبدھّین بڈ بھاگنٹھ --12--	----	ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥੧੨॥
ہرِ لبدھو مِتّر سُمِتو --	----	ਹਰਿ ਲਬਧੋ ਮਿਤ੍ਰ ਸੁਮਿਤੋ ॥
بِدارنٹ کدے ن چِتو --	----	ਬਿਦਾਰਣ ਕਦੇ ਨ ਚਿਤੋ ॥
جا کا استھلُ تولُ اِمتو --	----	ਜਾ ਕਾ ਅਸਥਲੁ ਤੋਲੁ ਅਮਿਤੋ ॥
سوئی[1] نانک سکھا جیء سنّگِ کِتو --13-- [1] سوئِ-	----	ਸੁੋਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥
اپجسّ مِٹّنت ست پُتّرہ --	----	ਅਪਜਸੰ ਮਿਟੰਤ ਸਤ ਪੁਤ੍ਰਹ ॥
سِمرتبّیِ ردے گُر منّترٹھ --	----	ਸਿਮਰਤਬੵ ਰਿਦੈ ਗੁਰ ਮੰਤ੍ਰਣਹ ॥
پّریِتم بھگوان اچُت --	----	ਪ੍ਰੀਤਮ ਭਗਵਾਨ ਅਚੁਤ ॥
نانک سنّسار ساگر تارنٹھ --14--	Page# [1361]	ਨਾਨਕ ਸੰਸਾਰ ਸਾਗਰ ਤਾਰਣਹ ॥੧੪॥
مرنّن بِسرنّن گوبِنّدہ --	----	ਮਰਣੰ ਬਿਸਰਣੰ ਗੋਬਿੰਦਹ ॥
جِیونّن ہرِ نام دھّیاونٹھ --	----	ਜੀਵਣੰ ਹਰਿ ਨਾਮ ਧੵਾਵਣਹ ॥
لبھنّن سادھ سنّگینٹ --	----	ਲਭਣੰ ਸਾਧ ਸੰਗੇਣ ॥
نانک ہرِ پُورب لِکھنٹھ --15--	----	ਨਾਨਕ ਹਰਿ ਪੂਰਬਿ ਲਿਖਣਹ ॥੧੫॥
دسن بِہُون بھُینّگن منّترن گارُڑی نِوارن --	----	ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
بّیادھِ اُپاڑنٹ سنّتن --	----	ਬੵਾਧਿ ਉਪਾੜਣ ਸੰਤੰ ॥

نانک لبدھ کرمݨہ ــــ16ــــ	----	ਨਾਨਕ ਲਬਧ ਕਰਮਣਹ ॥੧੬॥
جتھ کتھ رمݨّ سرݨّ سربتّرِ جیئݨہ ــــ	----	ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
تتھ لگݨّ پّریم نانک ــــ	----	ਤਥ ਲਗਣੰ ਪ੍ਰੇਮ ਨਾਨਕ ॥
پرسادنّ گُر درسنہ ــــ17ــــ	----	ਪਰਸਾਦੰ ਗੁਰ ਦਰਸਨਹ ॥੧੭॥
چرݨاربِنّد من بِدھّینّ ــــ	----	ਚਰਣਾਰਬਿੰਦ ਮਨ ਬਿਧੵੰ ॥
سِدھّینّ سرب کُسلݨہ ــــ	----	ਸਿਧੵੰ ਸਰਬ ਕੁਸਲਣਹ ॥
گاتھا گاونّتِ نانک بھبّینّ پرا پُوربݨہ ــــ18ــــ	----	ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥
سُبھ بچن رمݨّ گوݨّ سادھ سنّگیݨ اُدھرݨہ ــــ	----	ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
سنّسار ساگرنّ نانک پُنرپِ جنم ن لبھّیتے ــــ19ــــ	----	ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭੵਤੇ ॥੧੯॥
بید پُراݨ ساستّربیچارنّ ــــ	----	ਬੇਦ ਪੁਰਾਣ ਸਾਸਤ੍ਰ ਬੀਚਾਰੰ ॥
ایکنّکار نام اُر دھارنّ ــــ	----	ਏਕੰਕਾਰ ਨਾਮ ਉਰ ਧਾਰੰ ॥
کُلہ سمُوہ سگل اُدھارنّ ــــ	----	ਕੁਲਹ ਸਮੂਹ ਸਗਲ ਉਧਾਰੰ ॥
بڈبھاگی نانک کو تارنّ ــــ20ــــ	----	ਬਡਭਾਗੀ ਨਾਨਕ ਕੋ ਤਾਰੰ ॥੨੦॥
سِمرݨّ گوبِنّد نامنّ اُدھرݨّ کُل سمُوہݨہ ــــ	----	ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥

لبدھئں سادھ سنّگین
نانک وڈبھاگی بھیٹنّتِ درسنہ --21--

ਲਬਧਿਅੰ ਸਾਧ ਸੰਗੇਣ
ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥

سرب دوکھ پرتِیاگی
سرب دھرم دِرڑنّتہ: --

ਸਰਬ ਦੋਖ ਪਰੰਤਿਆਗੀ
ਸਰਬ ਧਰਮ ਦ੍ਰਿੜੰਤਣਃ ॥

لبدھینِ سادھ سنّگینِ
نانک مستکِ لِکھنّی: --22--

ਲਬਧੇਣਿ ਸਾਧ ਸੰਗੇਣਿ
ਨਾਨਕ ਮਸਤਕਿ ਲਿਖਣ੍ਹਃ ॥੨੨॥

ہویو ہے ہوونّتو
ہرݨ بھرݨ سنّپوُرݨ: --

ਹੋਯੋ ਹੈ ਹੋਵੰਤੋ
ਹਰਣ ਭਰਣ ਸੰਪੂਰਣਃ ॥

سادھو ستم جانو
نانک پرِیتِ کارݨّ --23--

ਸਾਧੂ ਸਤਮ ਜਾਣੋ
ਨਾਨਕ ਪ੍ਰੀਤਿ ਕਾਰਣੰ ॥੨੩॥

سُکھیݨ بَیݨ رتنّ
رچنّ کسُنّبھ رنّگݨ: --

ਸੁਖੇਣ ਬੈਣ ਰਤਨੰ
ਰਚਨੰ ਕਸੁੰਭ ਰੰਗਣਃ ॥

روگ سوگ بِئوگنّ
نانک سُکھُ ن سُپنہ --24--

ਰੋਗ ਸੋਗ ਬਿਓਗੰ
ਨਾਨਕ ਸੁਖੁ ਨ ਸੁਪਨਹ ॥੨੪॥

پھُنہے مہلا 5 [1] | محلا [1]

ਫੁਨਹੇ ਮਹਲਾ ੫

ੴ ستِگر پرسادِ --

ੴ ਸਤਿਗੁਰ ਪ੍ਰਸਾਦਿ ॥

ہاتھِ کلنّم اگنّم مستکِ لیکھاوتی --

ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥

اُرجھِ رہئو سبھ سنّگِ انُوپ رُوپاوتی --

ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥

اُستتِ کہنُ ن جاءِ مُکھہ تُہارِییا --

ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥

موہی دیکھِ درسُ نانک بلِہارِییا --1--	----	ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
سنّت سبھا مہِ بَیسِ کِ کیرتِ مےَ کہاں --	----	ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥
ارپی سبھُ سِیگارُ ایہُ جیءُ سبھُ دِوا --	----	ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥
آس پِیاسی سیج سُ کنّتِ وِچھائیۓَ --	----	ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
ہرِہاں مستکِ ہووےَ بھاگُ ت ساجنُ پائیۓَ --2--	----	ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥
سکھی کاجل ہار تنّبول سبھےَ کِچھُ ساجِیا --	----	ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
سولہ کیۓ سِیگار کِ انّجنُ پاجِیا --	----	ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
جے گھرِ آوےَ کنّتُ ت سبھُ کِچھُ پائیۓَ --	----	ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥
ہرِہاں کنّتےَ باجھُ سِیگارُ سبھُ بِرتھا جائیۓَ --3--	----	ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥
جِسُ گھرِ وسِیا کنّتُ سا وڈبھاگݨے --	----	ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥
تِسُ بݨِیا ہبھُ سِیگارُ سائی سوہاگݨے --	----	ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥
ہءُ سُتی ہوءِ اچِنّت منِ آس پُرائِیا --	----	ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥

ہرِہاں جا گھرِ آئیا کنّتُ
ت سبھُ کِچھُ پائِیا --4--

ਹਰਿਹਾਂ ਜਾ ਘਰਿ ਆਇਆ ਕੰਤੁ
ਤ ਸਭੁ ਕਿਛੁ ਪਾਈਆ ॥੪॥

آسا اِتی آس کِ آس پُرائیئے --

ਆਸਾ ਇਤੀ ਆਸ ਕਿ ਆਸ ਪੁਰਾਈਐ ॥

سَتِگُر بھئے دئِیال ت پُورا پائیئے --
Page# [1362]
ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

مےَ تنِ اوگݨ بہُتُ
کِ اوگݨ چھائِیا --

ਮੈ ਤਨਿ ਅਵਗਣ ਬਹੁਤੁ
ਕਿ ਅਵਗਣ ਛਾਇਆ ॥

ہرِہاں سَتِگُر بھئے دئِیال
ت منُ ٹھہرائِیا --5--

ਹਰਿਹਾਂ ਸਤਿਗੁਰ ਭਏ ਦਇਆਲ
ਤ ਮਨੁ ਠਹਰਾਇਆ ॥੫॥

کہُ نانک بیئنّتُ بیئنّتُ دھِیائِیا --

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

دُترُ اِہُ سنّسارُ سَتِگُرو ترائِیا --

ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

مِٹِیا آوا گئُݨُ جاں پُورا پائِیا --

ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

ہرِہاں انّمرِتُ ہرِ کا نامُ
سَتِگُر تے پائِیا --6--

ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ
ਸਤਿਗੁਰ ਤੇ ਪਾਇਆ ॥੬॥

میرےَ ہاتھِ پدمُ آگنِ سُکھ باسنا --

ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

سکھی مورےَ کنّٹھِ رتنّنُ
پیکھِ دُکھُ ناسنا --

ਸਖੀ ਮੋਰੈ ਕੰਠਿ ਰਤੰਨੁ
ਪੇਖਿ ਦੁਖੁ ਨਾਸਨਾ ॥

باسءُ سنّگِ گُپال
سگل سُکھ راسِ ہرِ --

ਬਾਸਉ ਸੰਗਿ ਗੁਪਾਲ
ਸਗਲ ਸੁਖ ਰਾਸਿ ਹਰਿ ॥

ہرِہاں رِدھِ سِدھِ نو نِدھِ بسہِ جِسُ سدا کرِ --7--	----	ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥
پر ترِء راوݨِ جاہِ سیئی تا لاجِیئہِ --	----	ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥
نِتپرّتِ ہِرہِ پر دربُ چھِدرّ کت ڈھاکیئہِ --	----	ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥
ہرِ گُݨ رمت پوِترّ سگل کُل تارئی --	----	ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥
ہرِہاں سُنتے بھۓ پُنیت پاربرّہمُ بیچارئی --8--	----	ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥
اُوپرِ بنےَ اکاسُ تلےَ دھر سوہتی --	----	ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥
دہ دِس چمکےَ بیجُلِ مُکھ کءُ جوہتی --	----	ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥
کھوجت پھِرءُ بِدیسِ پیءُ کت پائیئےَ --	----	ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥
ہرِہاں جے مستکِ ہووےَ بھاگُ ت درسِ سمائیئےَ --9--	----	ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥
ڈِٹھے سبھے تھاو نہی تُدھُ جیہِیا --	----	ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
بدھوہُ پُرکھِ بِدھاتےَ تاں توُ سوہِیا --	----	ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥

وسدی سگھن اپار انُوپ رامداس پُر --	----	ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ہرِہاں نانک کسمل جاہِ نائِۓ رامداس سر --10--	----	ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥
چاتِرِک چِت سُچِت سُ ساجنُ چاہیۓ --	----	ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥
جِسُ سنّگِ لاگے پرّانْ تِسے کءُ آہیۓ --	----	ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥
بنُ بنُ پھِرت اُداس بُوند جل کارنٖے --	----	ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥
ہرِہاں تِءُ ہرِ جنُ مانْگےَ نامُ نانک بلِہارنٖے --11--	----	ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥
مِت کا چِتُ انُوپُ مرنّمُ ن جانیۓ --	----	ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥
گاہک گُنی اپار سُ تتُ پچھانیۓ --	----	ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥
چِتہِ چِتُ سماءِ ت ہووے رنّگُ گھنا --	----	ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥
ہرِہاں چنّچل چورہِ مارِ ت پاوہِ سچُ دھنا --12--	----	ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥
سُپنےَ اُوبھی بھئی گہِئو کی ن انّچلا --	----	ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥
سُندر پُرکھ بِراجِت پیکھِ منُ بنّچلا --	----	ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥
کھوجءُ تا کے چرنْ کہہُ کت پائیۓ --	----	ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

ہرہاں سوئی جتنّن بتاءِ سکھی پِرءُ پائیئے --13--	----	ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥
نَیڑ ن دیکھہِ سادھ سِ نَیڑ بِہالیا --	----	ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥
کرن ن سُنہی ناڈُ کرن مُنّدِ گھالیا --	----	ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥
رسنا جپے ن نامُ تِل تِل کرِ کٹیئے --	----	ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥
ہرہاں جب بِسرے گوبِد راءِ دِنو دِنُ گھٹیئے --14--	----	ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥
پنکج پھاتھے پنک مہا مد گنّپھیا --	----	ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥
انگ سنگ اُرجھاءِ بِسرتے سُنّپھیا --	----	ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥
ہے کوئُو اَیسا میِتُ ج تورے بِکھم گانٹھِ --	----	ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥
نانک اِکُ سّریدھر ناتھ ج ٹُوٹے لےءِ سانٹھِ --15--	Page# [1363]	ਨਾਨਕ ਇਕੁ ਸ੍ਰੀਧਰ ਨਾਥ ਜਿ ਟੂਟੇ ਲੇਇ ਸਾਂਠਿ ॥੧੫॥
دھاوءُ دسا انیک پّریم پّربھ کارنے --	----	ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥
پنّچ ستاوہِ دُوت کون بِدھِ مارنے --	----	ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥
تیکھن بانْ چلاءِ نامُ پّربھ دھیائیئے --	----	ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯਾਈਐ ॥

ہرہاں مہاں بِکھادی گھات پُورن گُر پائیۓ --16--	----	ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥
ستِگُر کینی داتِ مُولِ ن نِکھُٹئی --	----	ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥
کھاوہُ بھُنّچہُ سبھِ گُرمُکھِ چھُٹئی --	----	ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥
انّمرِتُ نامُ نِدھانُ دِتا تُسِ ہرِ --	----	ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥
نانک سدا ارادھِ کدے ن جانْہِ مرِ --17--	----	ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥
جِتھےَ جاۓ بھگتُ سُ تھانُ سُہاوݨا --	----	ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥
سگلے ہوۓ سُکھ ہرِ نامُ دھِیاوݨا --	----	ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥
جیء کرنِ جَیکارُ نِنّدک مُۓ پچِ --	----	ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥
ساجن منِ آننّدُ نانک نامُ جپ --18--	----	ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥
پاون پتت پُنیت کتہ نہی سیوِیۓ --	----	ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥
جھُوٹھےَ رنّگِ کھیارُ[1] کہاں لگُ کھیوِیۓ -- [1]کھُیارُ-	----	ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥
ہرِچنّدُری پیکھِ کاہے سُکھُ مانیا --	----	ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥
ہرہاں ہء بلِہاری تِنّن جِ درگہِ جانیا --19--	----	ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥
کینے کرم انیک گوار بِکار گھن --	----	ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥

مہا دّرُگنّدھت واسُ سٹھ کا چھارُ تن --	----	ਮਹਾ ਦੁਗੰਧਤ ਵਾਸੁ ਸਠ ਕਾ ਛਾਰੁ ਤਨ ॥
پھِرتءُ گرب گُبارِ[1] مرݨُ نہ جانئی --	----	ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥
ہرِہاں ہرِچنّدُرٔی پیکھِ کاہے سچُ مانئی --20--	----	ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥
جِس کی پُوجےَ ائُدھ تسےَ کئُݨُ راکھئی --	----	ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥
بَیدک انِک اُپاو کہاں لءُ بھاکھئی --	----	ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥
ایکو چیتِ گوار کاجِ تیرے َ آوئی --	----	ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥
ہرِہاں بِنُ ناوےَ تنُ چھارُ برِتھا سبھُ جاوئی --21--	----	ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥
ائُکھدھُ نامُ اپارُ امولکُ پیجئی --	----	ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥
مِلِ مِلِ کھاوہِ سنّت سگل کءُ دِیجئی --	----	ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥
جسےَ پراپتِ ہوءِ تسےَ ہی پاوݨے --	----	ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥
ہرِہاں ہءُ بلِہاری تِنّہ جِ ہرِ رنّگُ راوݨے --22--	----	ਹਰਿਹਾਂ ਹਉ ਬਲਿਹਾਰੀ ਤਿੰਨ੍ ਜਿ ਹਰਿ ਰੰਗੁ ਰਾਵਣੇ ॥੨੨॥
وَیدا سنّدا سنّگُ اِکٹھا ہوئِیا --	----	ਵੈਦਾ ਸੰਦਾ ਸੰਗੁ ਇਕਠਾ ਹੋਇਆ ॥

[1] غُبارِ

اَنگھد آئے راسِ وِچ آپ کھلوئیا --	----	ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥
جو جو اونا کرم سُکرم ہوءِ پسریا --	----	ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥
ہرِہاں دُوکھ روگ سبھِ پاپ تن تے کھِسرِیا --23--	----	ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥
چھُبولے مہلا[1] 5 | محلا[1]-	----	ਚਉਬੋਲੇ ਮਹਲਾ ੫
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
سنّمن جءُ اِس پّریم کی دم کِیہُ ہوتی ساٹ --	----	ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਿਹੁ ਹੋਤੀ ਸਾਟ ॥
راون ہُتے سُ رنّک نہِ جِن سِر دِنے کاٹِ --1--	----	ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥
پّریتِ پّریم تنُ کھچِ رہِیا بِیچُ ن رائی ہوت --	----	ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥
چرن کمل منُ بیدھِئو بُوجھنُ سُرتِ سنّجوگ --2--	----	ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥
ساگر میر اُدِیان بن نو کھنّڈ بسُدھا بھرم --	----	ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥
مُوسن پّریم پِرنّم کے گنءُ ایک کرِ کرم --3--	Page# [1364]	ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥

مُوسن مسکر پرّیم کی رہی جُ انبّرُ چھاءِ --	----	ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥
بِیدھے بانْدھے کمل مہِ بھور رہے لپٹاءِ --4--	----	ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥
جپ تپ سنّجم ہرکھ سُکھ مان مہت ارُ گرب --	----	ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥
مُوسن نِمکھک پرّیم پرِ وارِ وارِ دینْءُ سرب --5--	----	ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥
مُوسن مرمُ ن جانئی مرت ہِرت سنّسار --	----	ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥
پرّیم پرنّم ن بیدھِئو اُرجھِئو مِتھ بِئُہار --6--	----	ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥੬॥
گھبُ دبُ جب جارِیۓ بِچھُرت پرّیم بِہال[1] -- | [1]بِحال-	----	ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥
مُوسن تب ہی مُوسیۓ بِسرت پُرکھ دئِیال --7--	----	ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥
جا کو پرّیم سُیاءُ ہے چرن چِتو من ماہِ --	----	ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥

نانکؑ بِرہی بّرہم کے آن ن کتھُو جاہِ --8--	----	ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥
لکھ گھاٹِیں اُونْچَو گھنو چنّچل چِیت بِہال[1] --	[1]بِحال-	----	ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥
یِنچ یَکیچ نِمّرِت گھنی کرنی کمل جمال --9--	----	ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥
کمل نَین انّجن سِیام چنّدّر بدن چِت چار --	----	ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥
مُوسن مگن مرنّم سِءُ کھنّڈ کھنّڈ کرِ ہار --10--	----	ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥
مگنُ بھئِئو پّرِء پّریم سِءُ سُودھ ن سِمرت انّگ --	----	ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥
پّرگٹِ بھئِئو سبھ لوء مہِ نانکؑ ادھم پتنّگ --11--	----	ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥
سلوکؑ بھگت کبِیر جیءُ کے	----	ਸਲੋਕ ਭਗਤ ਕਬੀਰ ਜੀਉ ਕੇ
ੴ ستِگُر پّرسادِ --	----	ੴ ਸਤਿਗੁਰ ਪ੍ਰਸਾਦਿ ॥
کبِیر میری سِمرنی رسنا اُوپرِ رامُ --	----	ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥

آدِ جُگادی سگل بھگت	----	ਆਦਿ ਜੁਗਾਦੀ ਸਗਲ ਭਗਤ
تا کو سُکھُ بِسّرامُ ـــ1ــ		ਤਾ ਕੋ ਸੁਖੁ ਬਿਸ੍ਰਾਮੁ ॥੧॥
کبِیر میری جاتِ[1] کُ ءُ	----	ਕਬੀਰ ਮੇਰੀ ਜਾਤਿ ਕਉ
سبھُ کو ہسنیہارُ ــ | [1]زاتِ۔		ਸਭੁ ਕੋ ਹਸਨੇਹਾਰੁ ॥
بلِہاری اِس جاتِ[1] کُ ءُ	----	ਬਲਿਹਾਰੀ ਇਸ ਜਾਤਿ ਕਉ
جِہ جپِئو سِرجنہارُ ـــ2ــ | [1]زاتِ۔		ਜਿਹ ਜਪਿਓ ਸਿਰਜਨਹਾਰੁ ॥੨॥
کبِیر ڈگمگ کِیا کرہِ	----	ਕਬੀਰ ਡਗਮਗ ਕਿਆ ਕਰਹਿ
کہا ڈُلاوہِ جی ءُ ــ		ਕਹਾ ਡੁਲਾਵਹਿ ਜੀਉ ॥
سرب سُوکھ کو نائِکو	----	ਸਰਬ ਸੂਖ ਕੋ ਨਾਇਕੋ
رام نام رسُ پِیئو ـــ3ــ		ਰਾਮ ਨਾਮ ਰਸੁ ਪੀਓ ॥੩॥
کبِیر کنّچن کے کُنّڈل بنے	----	ਕਬੀਰ ਕੰਚਨ ਕੇ ਕੁੰਡਲ ਬਨੇ
اُوپرِ لال جڑاءُ ــ		ਊਪਰਿ ਲਾਲ ਜੜਾਉ ॥
دِیسہِ دادھے کان جِ ءُ	----	ਦੀਸਹਿ ਦਾਧੇ ਕਾਨ ਜਿਉ
جِنّہ منِ ناہی ناءُ ـــ4ــ		ਜਿਨ੍ ਮਨਿ ਨਾਹੀ ਨਾਉ ॥੪॥
کبِیر اَیسا ایکُ آدھُ	----	ਕਬੀਰ ਐਸਾ ਏਕੁ ਆਧੁ
جو جِیوت مِرتکُ ہوءِ ــ		ਜੋ ਜੀਵਤ ਮਿਰਤਕੁ ਹੋਇ ॥
نِربھےَ ہوءِ کےَ گُن روےَ	----	ਨਿਰਭੈ ਹੋਇ ਕੈ ਗੁਨ ਰਵੈ
جت پیکھءُ تت سوءِ ـــ5ــ		ਜਤ ਪੇਖਉ ਤਤ ਸੋਇ ॥੫॥

کبیر جا دِن ہءُ مُویا پاچھے بھئِیا انندُ --	ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
موہِ مِلِئو پربھُ آپنا سنگی بھجہِ گوبِندُ[1] --6-- | [1]گوبِندُ-	ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋਬਿੰਦੁ ॥੬॥
کبیر سبھ تے ہم بُرے ہم تجِ بھلو سبھُ کوءِ --	ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
جِنِ ایسا کرِ بُوجھیا مِیتُ ہمارا سوءِ --7--	ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥
کبیر آئی مُجھہِ پہِ انِک کرے کرِ بھیس --	ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥
ہم راکھے گُر آپنے اُنِ کِینو آدیسُ --8--	ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥
کبیر سوئی مارِیئے جِہ مُوئے سُکھُ ہوءِ --	ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥
بھلو بھلو سبھُ کو کہے بُرو ن مانے کوءِ --9--	ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥
کبیر راتی ہووہِ کارِییا کارے اُوبھے جنّت --	ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥

لے پھاہے اُٹھِ دھاوتے
سِ جانِ مارے بھگونّت --10--

ਲੈ ਫਾਹੇ ਉਠਿ ਧਾਵਤੇ
ਸਿ ਜਾਨਿ ਮਾਰੇ ਭਗਵੰਤ ॥੧੦॥

Page# [1365]

کبیر چنّدن کا بِروا بھلا
بیڑّہِئو ڈھاک پلاس --

ਕਬੀਰ ਚੰਦਨ ਕਾ ਬਿਰਵਾ ਭਲਾ
ਬੇੜ੍ਹਿਓ ਢਾਕ ਪਲਾਸ ॥

اوءِ بھی چنّدنُ ہوءِ رہے
بسے جُ چنّدن پاسِ --11--

ਓਇ ਭੀ ਚੰਦਨੁ ਹੋਇ ਰਹੇ
ਬਸੇ ਜੁ ਚੰਦਨ ਪਾਸਿ ॥੧੧॥

کبیر بانْسُ بڈائی بُوڈِیا
اِءُ مت ڈُوبہُ کوءِ --

ਕਬੀਰ ਬਾਂਸੁ ਬਡਾਈ ਬੂਡਿਆ
ਇਉ ਮਤ ਡੂਬਹੁ ਕੋਇ ॥

چنّدن کے نکٹے بسے
بانْسُ سُگنّدھُ ن ہوءِ --12--

ਚੰਦਨ ਕੈ ਨਿਕਟੇ ਬਸੈ
ਬਾਂਸੁ ਸੁਗੰਧੁ ਨ ਹੋਇ ॥੧੨॥

کبیر دِینُ گوائِیا دُنی سِءُ
دُنی ن چالی ساتھِ --

ਕਬੀਰ ਦੀਨੁ ਗਵਾਇਆ ਦੁਨੀ ਸਿਉ
ਦੁਨੀ ਨ ਚਾਲੀ ਸਾਥਿ ॥

پاءِ کُہاڑا مارِیا
گاپھلِ[1] اپُنے ہاتھِ --13-- | [1] غافِل-

ਪਾਇ ਕੁਹਾੜਾ ਮਾਰਿਆ
ਗਾਫਲਿ ਅਪੁਨੈ ਹਾਥਿ ॥੧੩॥

کبیر جہ جہ ہءُ پھِرِئو
کئُتک ٹھائو ٹھاءِ --

ਕਬੀਰ ਜਹ ਜਹ ਹਉ ਫਿਰਿਓ
ਕਉਤਕ ਠਾਓ ਠਾਇ ॥

اِک رام سنیہی باہرا
اُوجڑُ میرے بھانْءِ --14--

ਇਕ ਰਾਮ ਸਨੇਹੀ ਬਾਹਰਾ
ਉਜਰੁ ਮੇਰੈ ਭਾਂਇ ॥੧੪॥

کبیر سنّتن کی جھُنّگیا بھلی بھٹھِ کُستی گاءُ --	----	ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥
آگِ لگےءُ تِہ دھئُلہر جِہ ناہی ہرِ کو ناءُ --15--	----	ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥
کبیر سنّت مُوئے کِیا روئِیۓ جو اپُنے گِرہِ جاءِ --	----	ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
رووہُ ساکت باپُرے جُ ہاٹےَ ہاٹ بِکاءِ --16--	----	ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥
کبیر ساکتُ اَیسا ہےَ جَیسی لسن کی کھانِ --	----	ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥
کونے بَیٹھے کھائیۓ پرگٹ ہوءِ ندانِ --17--	----	ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥
کبیر مائِیا ڈولنی پونُ جھکولنہارُ --	----	ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥
سنّتہُ ماکھنُ کھائیا چھاچھِ پیئےَ سنّسارُ --18--	----	ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥
کبیر مائِیا ڈولنی پونُ وہےَ ہِو دھار --	----	ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥

جِنِ بِلوئِیا تِنِ کھائِیا اور بِلوونہار --19--	----	ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥
کبِیر مائِیا چورٹی مُسِ مُسِ لاوےَ ہاٹِ --	----	ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥
ایکُ کبِیرا نا مُسےَ جِنِ کیِنی بارہ باٹ --20--	----	ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥
کبِیر سُوکھُ ن اینْہ جُگِ کرہِ جُ بہُتےَ مِیت --	----	ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥
جو چِتُ راکھہِ ایک سِءُ تے سُکھُ پاوہِ نیِت --21--	----	ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
کبِیر جِسُ مرنے تے جگُ ڈرے میرےَ منِ آننّدُ --	----	ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ ॥
مرنے ہی تے پائیِئےَ پُورنُ پرماننّدُ --22--	----	ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
رام پدارتھُ پاءِ کےَ کبِیرا گانْٹھِ ن کھولّ --	----	ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ ॥
نہی پٹݨُ نہی پارکھُو نہی گاہکُ نہی مولُ --23--	----	ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥

کبیر تا سِ ءُ پرِیتِ کرِ جا کو ٹھاکُرُ رامُ --	----	ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥
پنّڈِت راجے بھُوپتی آوہِ کئُنے کام --24--	----	ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥
کبیر پرِیتِ اِک سِ ءُ کیۓ آن دُبِدھا جاءِ --	----	ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
بھاوےَ لانّبے کیس کرُ بھاوےَ گھررِ مُڈاءِ --25--	----	ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥
کبیر جگُ کاجل کی کوٹھری انّدھ پرے تِس ماہِ --	----	ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥
ہءُ بلِہاری تِن کءُ پیَسِ جُ نیکسِ جاہِ --26--	----	ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥
کبیر اِہُ تنُ جائِگا سکہُ ت لیہُ بہورِ --	----	ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
نانّگے پاوہُ تے گۓ جِن کے لاکھ کرورِ --27--	----	ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥
کبیر اِہُ تنُ جائِگا کونےَ مارگِ لاءِ --	----	ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥

کےَ سنگتِ کرِ سادھ کی کےَ ہرِ کے گُن گاءِ --28--	----	ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
کبیِر مرتا مرتا جگُ مُویا مرِ بھی ن جانِیا کوءِ --	----	ਕਬੀਰ ਮਰਤਾ ਮਰਤਾ ਜਗੁ ਮੁਆ ਮਰਿ ਭੀ ਨ ਜਾਨਿਆ ਕੋਇ ॥
اَیسے مرنے جو مرےَ بہُرِ ن مرنا ہوءِ --29--	----	ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥
کبیِر مانس جنمُ دُلنّبھُ ہےَ ہوءِ ن بارےَ بار --	Page# [1366]	ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
جِءُ بن پھل پاکے بھُءِ گِرہِ بہُرِ ن لاگہِ ڈار --30--	----	ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
کبیِرا تُہی کبیِرُ توُ تیرو ناءُ کبیِرُ --	----	ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥
رام رتنُ تب پائیِئےَ جءُ پہِلے تجہِ سریِرُ --31--	----	ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥
کبیِر جھنّکھُ ن جھنّکھیِئےَ تُمرو کہِئو ن ہوءِ --	----	ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
کرم کریِم جُ کرِ رہے میٹِ ن ساکےَ کوءِ --32--	----	ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥

کبِیر کسئُٹی رام کی جھُوٹھا ٹکےَ ن کوءِ --	----	ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
رام کسئُٹی سو سہےَ جو مرِ جِیوا ہوءِ --33--	----	ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥
کبِیر اُوجل پہرِہِ کاپرے پان سُپاری کھاہِ --	----	ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
ایکس ہرِ کے نام بِنُ بادھے جم پُرِ جانْہِ --34--	----	ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
کبِیر بیڑا جرجرا پھُوٹے چھینْک ہجار --	----	ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥
ہرُوۓ ہرُوۓ ترِ گئے ڈُوبے جِن سِر بھار --35--	----	ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥
کبِیر ہاڈ جرے جِءُ لاکری کیس جرے جِءُ گھاسُ --	----	ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥
اِہُ جگُ جرتا دیکھِ کےَ بھِئِو کبِیرُ اُداسُ --36--	----	ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
کبِیر گربُ ن کیِجیِۓَ چام لپیٹے ہاڈ --	----	ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥

ہَیور اُوپرِ چھتّر تر تے پھُن دھرنی گاڈ --37--	----	ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥
کبِیر گرب ن کیجیۓ اُوچا دیکھِ اواس --	----	ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥
آجُ کالِہِ بھُءِ لیٹنا اُوپرِ جامے گھاس --38--	----	ਆਜੁ ਕਾਲਿ੍ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥
کبِیر گرب ن کیجیۓ رنّکُ ن ہسیۓ کوءِ --	----	ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
اجہُ سُ ناءُ سمُنّدّر مہِ کِیا جانءُ کِیا ہوءِ --39--	----	ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
کبِیر گرب ن کیجیۓ دیہی دیکھِ سُرنّگ --	----	ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥
آجُ کالِہِ تجِ جانگے جِءُ کانْچُری بھُینّگ --40--	----	ਆਜੁ ਕਾਲਿ੍ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥
کبِیر لُوٹنا ہے ت لُوٹِ لے رام نام ہے لُوٹِ --	----	ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
پھِرِ پاچھے پچھُتانگے پرّان جاہنّگے چھُوٹِ --41--	----	ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥

کبِیر اَیسا کوئی ن جنمِئو اپنےَ گھرِ لاوے َ آگِ --	----	ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥
پانْچءُ لرِکا جارِ کےَ رہےَ رام لِو لاگِ --42--	----	ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥
کو ہےَ لرِکا بیچئی لرِکی بیچےَ کوءِ --	----	ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥
ساجھا کرےَ کبِیر سِءُ ہرِ سنّگِ بنجُ کرےءِ --43--	----	ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥
کبِیر اِہ چیتاونی مت سہسا رہِ جاءِ --	----	ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥
پاچھےَ بھوگ جُ بھوگوے تِن کو گُڑُ لےَ کھاہِ --44--	----	ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥
کبِیر مےَ جانِئو پڑِبو بھلو پڑِبے سِءُ بھل جوگُ --	----	ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥
بھگتِ ن چھاڈءُ رام کی بھاوےَ نِنّدءُ لوگُ --45--	----	ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥
کبِیر لوگُ کِ نِنّدےَ بپُڑا جِہ منِ ناہی گِیانُ --	----	ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥

رام کبیرا روِ رہے اور تجے سبھ کام --46--	----	ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
کبیر پردیسی کےَ گھاگھرےَ چہُ دِس لاگی آگِ --	----	ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
کھِنّتھا جلِ کوئِلا بھئی تاگے آچ ن لاگ --47--	----	ਖਿੰਥਾ ਜਲਿ ਕੋਇਲਾ ਭਈ ਤਾਗੇ ਆਚ ਨ ਲਾਗ ॥੪੭॥
کبیر کھِنّتھا جلِ کوئِلا بھئی کھاپرُ پھُوٹ مپھُوٹ --	----	ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
جوگی بپڑا کھیلِئو آسنِ رہی ببھُوتِ --48--	----	ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥
کبیر تھورےَ جلِ ماچھُلی جھیورِ میلِئو جالُ --	----	ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
اِہ ٹوگھنےَ ن چھُوٹسہِ پھِرِ کرِ سمُنّدُ سمّھالِ --49--	Page# [1367]	ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹਾਲਿ ॥੪੯॥
کبیر سمُنّدُ ن چھوڈِیےَ ج ءُ اتِ کھارو ہوءِ --	----	ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
پوکھرِ پوکھرِ ڈھُوڈھتے بھلو ن کہِہےَ کوءِ --50--	----	ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥

کبِیر نِگُسائْئیں بہِ گۓ تھانْگھی ناہی کوءِ --	----	ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
دِین گرِیبی[1] آپُنی کرتے ہوءِ سُ ہوءِ --51--	----	ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
کبِیر بَیسن ءُ کی کُوکرِ بھلی ساکت کی بُری ماءِ --	----	ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
اوہ نِت سُنٔے ہرِ نام جسُ اُہ پاپ بِساہن جاءِ --52--	----	ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
کبِیر ہرنا دُوبلا اِہُ ہرِییارا تالُ --	----	ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
لاکھ اہیری ایکُ جی ءُ کیتا بنّچ ءُ کالُ --53--	----	ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥
کبِیر گنّگا تِیر جُ گھرُ کرہِ پِیوہِ نِرمل نِیرُ --	----	ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥
بِنُ ہرِ بھگتِ ن مُکتِ ہوءِ اِءُ کہِ رمے کبِیر --54--	----	ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥
کبِیر منُ نِرملُ بھِئیا جَیسا گنّگا نِیرُ --	----	ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥

[1] غرِیبی-

پاچھےَ لاگو ہرِ پھِرے کہت کبِیر کبِیر ۔۔55۔۔	ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
کبِیر ہردی پِیئری چُونّناں اُوجل بھاءِ ۔۔	ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥
رام سنیہی تءُ ملےَ دوُنءُ برن گواءِ ۔۔56۔۔	ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥
کبِیر ہردی پِیرتنُ ہرےَ چوُن چِہنُ ن رہاءِ ۔۔	ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥
بلِہاری اِہ پّرِیتِ کءُ جِہ جاتِ[1] برنُ کُلُ جاءِ ۔۔57۔۔ |	ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥

[1] زاتِ۔

کبِیر مُکتِ دُیارا سنّکُرا رائی دسئیں بھاءِ ۔۔	ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥
منُ تءُ میَگلُ ہوءِ رہِئو نِکسو کِءُ کےَ جاءِ ۔۔58۔۔	ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥
کبِیر اَیسا ستِگُرُ جے ملےَ تُٹھا کرے پساءُ ۔۔	ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
مُکتِ دُیارا موُکلا سہجے آوءُ جاءُ ۔۔59۔۔	ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥

کبِیر نا موہِ[1] چھانِ ن چھاپری نا موہِ[2] گھرُ نہی گاۓ ۔۔ | [1]موہِ۔ [2]موہِ۔	----	ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥
مت ہرِ پُوچھےَ کئُنُ ہےَ میرے جاتِ[1] ن ناۓ ۔۔60۔۔ | [1]ذاتِ۔	----	ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
کبِیر مُہِ مرنے کا چاۓ ہےَ مرۓ ت ہرِ کےَ دُیار ۔۔	----	ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
مت ہرِ پُوچھےَ کئُنُ ہےَ پرا ہمارےَ بار ۔۔61۔۔	----	ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
کبِیر نا ہم کِیا ن کرہِگے نا کرِ سکےَ سرِیرُ ۔۔	----	ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
کِیا جانۓ کِچھُ ہرِ کِیا بھئِو کبِیرُ کبِیرُ ۔۔62۔۔	----	ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
کبِیر سُپنےَ ہُو برڑاءِ کےَ جِہ مُکھِ نکسےَ رامُ ۔۔	----	ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥
تا کے پگ کی پانہی میرے تن کو چامُ ۔۔63۔۔	----	ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥
کبِیر ماٹی کے ہم پُوترے مانسُ راکھِئو ناۓ ۔۔	----	ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥

چارِ دِوس کے پاہُنے بڈ بڈ رُونّدھِ ٹھاءِ --64--	----	ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
کبیر مہدی کرِ گھالیا آپُ پیساءِ پیساءِ --	----	ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
تےَ سہ بات ن پُوچھیۓ کبہُ ن لائی پاءِ --65--	----	ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
کبیر جِہ دِرِ آوت جاتِئہُ ہٹکےَ ناہی کوءِ --	----	ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
سو درُ کیَسے چھوڑیۓ جو درُ اَیسا ہوءِ --66--	----	ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
کبیر ڈُوبا تھا پےَ اُبرِئو گُن کی لہرِ جھبکِ --	----	ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
جب دیکھِئو بیڑا جرجرا تب اُترِ پرِئو ہءُ پھرکِ --67--	----	ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥
کبیر پاپی بھگتِ ن بھاوئی ہرِ پُوجا ن سُہاءِ --	Page# [1368]	ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥
ماکھی چنّدنُ پرہرے جہ بِگنّدھ تہ جاءِ --68--	----	ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥

کبیر بَیدُ مُویا روگی مُویا مُویا سبھ سنّسارُ --	----	ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
ایکُ کبیرا نا مُویا جِہ ناہی رووَنہارُ --69--	----	ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥
کبیر رامُ ن دھیائِئو موٹی لاگی کھورِ --	----	ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥
کائِیا ہانْڈی کاٹھ کی نا اوہُ چڑّہے بہورِ --70--	----	ਕਾਇਆ ਹਾਂਡੀ ਕਾਠ ਕੀ ਨਾ ਓਹੁ ਚਰ੍ਹੈ ਬਹੋਰਿ ॥੭੦॥
کبیر اَیسی ہوءِ پری من کو بھاوتُ کِینُ --	----	ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
مرنے تے کِیا ڈرپنا جب ہاتھِ سِدھئُرا لِین --71--	----	ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
کبیر رس کو گانْڈو چُوسیئے گُن کءُ مرِیئے روءِ --	----	ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥
اوگُنِیارے مانسے بھلو ن کہِہے کوءِ --72--	----	ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥
کبیر گاگرِ جل بھری آجُ کالِہِ جَیہے پھُوٹِ --	----	ਕਬੀਰ ਗਾਗਰਿ ਜਲ ਭਰੀ ਆਜੁ ਕਾਲਿ੍ ਜੈਹੈ ਫੂਟਿ ॥

گُرُ جُ ن چیتہِ آپنو
ادھ ماجھِ لیہِگے لُوٹِ --73--

ਗੁਰੁ ਜੁ ਨ ਚੇਤਹਿ ਆਪਨੋ
ਅਧ ਮਾਝਿ ਲੀਜਹਿਗੇ ਲੂਟਿ ॥੭੩॥

کبیر کُوکرُ رام کو
مُتِیا میرو ناءُ --

ਕਬੀਰ ਕੂਕਰੁ ਰਾਮ ਕੋ
ਮੁਤੀਆ ਮੇਰੋ ਨਾਉ ॥

گلے ہمارے جیوری
جہ کھنچے تہ جاءُ --74--

ਗਲੇ ਹਮਾਰੇ ਜੇਵਰੀ
ਜਹ ਖਿੰਚੈ ਤਹ ਜਾਉ ॥੭੪॥

کبیر جپنی کاٹھ کی
کِیا دِکھلاوہِ لوءِ --

ਕਬੀਰ ਜਪਨੀ ਕਾਠ ਕੀ
ਕਿਆ ਦਿਖਲਾਵਹਿ ਲੋਇ ॥

ہِردے رامُ ن چیتہی
اِہ جپنی کِیا ہوءِ --75--

ਹਿਰਦੈ ਰਾਮੁ ਨ ਚੇਤਹੀ
ਇਹ ਜਪਨੀ ਕਿਆ ਹੋਇ ॥੭੫॥

کبیر برہُ بھُینگمُ منِ بسے
منتُ ن مانے کوءِ --

ਕਬੀਰ ਬਿਰਹੁ ਭੁਯੰਗਮੁ ਮਨਿ ਬਸੈ
ਮੰਤੁ ਨ ਮਾਨੈ ਕੋਇ ॥

رام بِئوگی نا جیئے
جیئے ت بئُرا ہوءِ --76--

ਰਾਮ ਬਿਓਗੀ ਨਾ ਜੀਐ
ਜੀਐ ਤ ਬਉਰਾ ਹੋਇ ॥੭੬॥

کبیر پارس چندنے
تِنہ ہے ایک سُگندھ --

ਕਬੀਰ ਪਾਰਸ ਚੰਦਨੈ
ਤਿਨ੍ ਹੈ ਏਕ ਸੁਗੰਧ ॥

تہ مِلِ تیئُو اُوتم بھئے
لوہ کاٹھ نِرگندھ --77--

ਤਿਹ ਮਿਲਿ ਤੇਊ ਊਤਮ ਭਏ
ਲੋਹ ਕਾਠ ਨਿਰਗੰਧ ॥੭੭॥

کبیر جم کا ٹھینگا بُرا ہےَ
اوہُ نہی سہیا جاءِ --

ਕਬੀਰ ਜਮ ਕਾ ਠੇਂਗਾ ਬੁਰਾ ਹੈ
ਓਹੁ ਨਹੀ ਸਹਿਆ ਜਾਇ ॥

ایکُ جُ سادھو موہِ[1] مِلِئو
تِنہِ لِیا انّچلِ لاءِ --78-- | [1]موہِ-

ਏਕੁ ਜੁ ਸਾਧੁ ਮੋੁਹਿ ਮਿਲਿਓ
ਤਿਨਿ੍ ਲੀਆ ਅੰਚਲਿ ਲਾਇ ॥੭੮॥

کبیر بَیدُ کہےَ ہءُ ہی بھلا
دارُو میرےَ وسِ --

ਕਬੀਰ ਬੈਦੁ ਕਹੈ ਹਉ ਹੀ ਭਲਾ
ਦਾਰੂ ਮੇਰੈ ਵਸਿ ॥

اِہ تءُ بستُ گُپال کی
جب بھاوےَ لےءِ کھسِ --79--

ਇਹ ਤਉ ਬਸਤੁ ਗੁਪਾਲ ਕੀ
ਜਬ ਭਾਵੈ ਲੇਇ ਖਸਿ ॥੭੯॥

کبیر نئُبتِ آپنی
دِن دس لیہُ بجاءِ --

ਕਬੀਰ ਨਉਬਤਿ ਆਪਨੀ
ਦਿਨ ਦਸ ਲੇਹੁ ਬਜਾਇ ॥

ندی ناو سنّجوگ جِءُ
بہُرِ ن ملہےَ آءِ --80--

ਨਦੀ ਨਾਵ ਸੰਜੋਗ ਜਿਉ
ਬਹੁਰਿ ਨ ਮਿਲਹੈ ਆਇ ॥੮੦॥

کبیر سات سمُنّدہِ مسُ کرءُ
کلم[1] کرءُ بنراءِ -- | [1]قلم-

ਕਬੀਰ ਸਾਤ ਸਮੁੰਦਹਿ ਮਸੁ ਕਰਉ
ਕਲਮ ਕਰਉ ਬਨਰਾਇ ॥

بسُدھا کا گدُ جءُ کرءُ
ہرِ جسُ لِکھنُ ن جاءِ --81--

ਬਸੁਧਾ ਕਾਗਦੁ ਜਉ ਕਰਉ
ਹਰਿ ਜਸੁ ਲਿਖਨੁ ਨ ਜਾਇ ॥੮੧॥

کبیر جاتِ[1] جُلاہا کیا کرےَ
ہِردےَ بسے گُپال -- | [1]ذاتِ-

ਕਬੀਰ ਜਾਤਿ ਜੁਲਾਹਾ ਕਿਆ ਕਰੈ
ਹਿਰਦੈ ਬਸੇ ਗੁਪਾਲ ॥

کبِیر رمئِیا کنّٹھِ مِلُ	----	ਕਬੀਰ ਰਮਈਆ ਕੰਠਿ ਮਿਲੁ
چُوکہِ سرب جنّجال[1] --82-- | [1]زنّجال-		ਚੂਕਹਿ ਸਰਬ ਜੰਜਾਲ ॥੮੨॥
کبِیر اَیسا کوُ نہی	----	ਕਬੀਰ ਐਸਾ ਕੋ ਨਹੀ
منّدرُ دےءِ جراءِ --		ਮੰਦਰੁ ਦੇਇ ਜਰਾਇ ॥
پاںْچءُ لرِکے مارِ کےَ	----	ਪਾਂਚਉ ਲਰਿਕੇ ਮਾਰਿ ਕੈ
رہےَ رام لِءُ لاءِ --83--		ਰਹੈ ਰਾਮ ਲਿਉ ਲਾਇ ॥੮੩॥
کبِیر اَیسا کوُ نہی	----	ਕਬੀਰ ਐਸਾ ਕੋ ਨਹੀ
اِہُ تنُ دیوےَ پھُوکِ --		ਇਹੁ ਤਨੁ ਦੇਵੈ ਫੂਕਿ ॥
انّدھا لوگُ ن جانئی	----	ਅੰਧਾ ਲੋਗੁ ਨ ਜਾਨਈ
رہِئو کبِیرا کُوکِ --84--		ਰਹਿਓ ਕਬੀਰਾ ਕੂਕਿ ॥੮੪॥
کبِیر ستی پُکارےَ چِہ چڑی	----	ਕਬੀਰ ਸਤੀ ਪੁਕਾਰੈ ਚਿਹ ਚੜੀ
سُنُ ہوُ بِیر مسان --		ਸੁਨੁ ਹੋ ਬੀਰ ਮਸਾਨ ॥
لوگُ سبائِیا چلِ گئِئو	----	ਲੋਗੁ ਸਬਾਇਆ ਚਲਿ ਗਇਓ
ہم تُم کامُ نِدان --85--		ਹਮ ਤੁਮ ਕਾਮੁ ਨਿਦਾਨ ॥੮੫॥
کبِیر منُ پنّکھی بھئِئو	----	ਕਬੀਰ ਮਨੁ ਪੰਖੀ ਭਇਓ
اُڈِ اُڈِ دہ دِس جاءِ --		ਉਡਿ ਉਡਿ ਦਹ ਦਿਸ ਜਾਇ ॥
جوُ جَیسی سنّگتِ ملےَ	Page# [1369]	ਜੋ ਜੈਸੀ ਸੰਗਤਿ ਮਿਲੈ
سوُ تَیسو پھلُ کھاءِ --86--		ਸੋ ਤੈਸੋ ਫਲੁ ਖਾਇ ॥੮੬॥

کبیر جا کءُ کھوجتے
پائِئو سوئی ٹھئُرُ --

ਕਬੀਰ ਜਾ ਕਉ ਖੋਜਤੇ
ਪਾਇਓ ਸੋਈ ਠਉਰੁ ॥

سوئی پھِر کےَ توُ بھئِیا
جا کءُ کہتا ائُرُ --87--

ਸੋਈ ਫਿਰਿ ਕੈ ਤੂ ਭਇਆ
ਜਾ ਕਉ ਕਹਤਾ ਅਉਰੁ ॥੮੭॥

کبیر ماری مرءُ کُسنّگ کی
کیلے نِکٹِ جُ بیرِ --

ਕਬੀਰ ਮਾਰੀ ਮਰਉ ਕੁਸੰਗ ਕੀ
ਕੇਲੇ ਨਿਕਟਿ ਜੁ ਬੇਰਿ ॥

اُہ جھُولےَ اُہ چیرِئےَ
ساکت سنّگُ ن ہیرِ --88--

ਉਹ ਝੂਲੈ ਉਹ ਚੀਰੀਐ
ਸਾਕਤ ਸੰਗੁ ਨ ਹੇਰਿ ॥੮੮॥

کبیر بھار پرائی سِرِ چرےَ
چلِئو چاہےَ باٹ --

ਕਬੀਰ ਭਾਰ ਪਰਾਈ ਸਿਰਿ ਚਰੈ
ਚਲਿਓ ਚਾਹੈ ਬਾਟ ॥

اپنے بھارہِ نا ڈرےَ
آگےَ اگھٹ گھاٹ --89--

ਅਪਨੇ ਭਾਰਹਿ ਨਾ ਡਰੈ
ਆਗੈ ਅਉਘਟ ਘਾਟ ॥੮੯॥

کبیر بن کی دادھی لاکری
ٹھاڈھی کرےَ پُکار --

ਕਬੀਰ ਬਨ ਕੀ ਦਾਧੀ ਲਾਕਰੀ
ਠਾਢੀ ਕਰੈ ਪੁਕਾਰ ॥

متِ بسِ پرءُ لُہار کے
جارےَ دوُجی بار --90--

ਮਤਿ ਬਸਿ ਪਰਉ ਲੁਹਾਰ ਕੇ
ਜਾਰੈ ਦੂਜੀ ਬਾਰ ॥੯੦॥

کبیر ایک مرنّتے دُءِ مُوئے
دوءِ مرنّتہ چارِ --

ਕਬੀਰ ਏਕ ਮਰੰਤੇ ਦੁਇ ਮੂਏ
ਦੋਇ ਮਰੰਤਹ ਚਾਰਿ ॥

چارِ مرنّتہ چھہ مُوئے چارِ پُرکھ دُءِ نارِ --91--	----	ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
کبیر دیکھِ دیکھِ جگُ ڈھونڈھِیا کہُوںؔ ن پائِیا ٹھئُرُ --	----	ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥
جِنِ ہرِ کا نامُ ن چیتِئو کہا بھُلانے ائُر --92--	----	ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥
کبیر سنّگتِ کرِیئےَ سادھ کی انّتِ کرےَ نِرباہُ --	----	ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
ساکت سنّگُ ن کیِجیِئےَ جا تے ہوءِ بِناہُ --93--	----	ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥
کبیر جگ مہِ چیتِئو جانِ کےَ جگ مہِ رہِئو سماءِ --	----	ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥
جِن ہرِ کا نامُ ن چیتِئو بادہِ جنمیں آءِ --94--	----	ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥
کبیر آسا کرِیئےَ رام کی اورےَ آس نِراس --	----	ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
نرکِ پرہِ تے مانئی جو ہرِ نام اُداس --95--	----	ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥

کبِیر سِکھ ساکھا بہُتے کیۓ
کیسو کیئو ن مِیتُ ۔۔

ਕਬੀਰ ਸਿਖ ਸਾਖਾ ਬਹੁਤੇ ਕੀਏ
ਕੇਸੋ ਕੀਓ ਨ ਮੀਤੁ ॥

چالے تھے ہرِ مِلن کءُ
بیچےَ اٹکِئو چیِتُ ۔۔96۔۔

ਚਾਲੇ ਥੇ ਹਰਿ ਮਿਲਨ ਕਉ
ਬੀਚੈ ਅਟਕਿਓ ਚੀਤੁ ॥੯੬॥

کبِیر کارنُ بپُرا کِیا کرےَ
جءُ رامُ ن کرےَ سہاءِ ۔۔

ਕਬੀਰ ਕਾਰਨੁ ਬਪੁਰਾ ਕਿਆ ਕਰੈ
ਜਉ ਰਾਮੁ ਨ ਕਰੈ ਸਹਾਇ ॥

جِہ جِہ ڈالی پگُ دھرءُ
سوئی مُرِ مُرِ جاءِ ۔۔97۔۔

ਜਿਹ ਜਿਹ ਡਾਲੀ ਪਗੁ ਧਰਉ
ਸੋਈ ਮੁਰਿ ਮੁਰਿ ਜਾਇ ॥੯੭॥

کبِیر اورہ کءُ اُپدستے
مُکھ مےَ پرِ ہےَ ریتُ ۔۔

ਕਬੀਰ ਅਵਰਹ ਕਉ ਉਪਦੇਸਤੇ
ਮੁਖ ਮੈ ਪਰਿ ਹੈ ਰੇਤੁ ॥

راسِ بِرانی راکھتے
کھایا گھر کا کھیتُ ۔۔98۔۔

ਰਾਸਿ ਬਿਰਾਨੀ ਰਾਖਤੇ
ਖਾਯਾ ਘਰ ਕਾ ਖੇਤੁ ॥੯੮॥

کبِیر سادھُو کی سنّگتِ رہءُ
جءُ کی بھُوسی کھاءُ ۔۔

ਕਬੀਰ ਸਾਧੂ ਕੀ ਸੰਗਤਿ ਰਹਉ
ਜਉ ਕੀ ਭੂਸੀ ਖਾਉ ॥

ہونہارُ سو ہوئہےَ
ساکت سنّگِ ن جاءُ ۔۔99۔۔

ਹੋਨਹਾਰੁ ਸੋ ਹੋਇਹੈ
ਸਾਕਤ ਸੰਗਿ ਨ ਜਾਉ ॥੯੯॥

کبِیر سنّگتِ سادھ کی
دِن دِن دُونا ہیتُ ۔۔

ਕਬੀਰ ਸੰਗਤਿ ਸਾਧ ਕੀ
ਦਿਨ ਦਿਨ ਦੂਨਾ ਹੇਤੁ ॥

ساکت کاری کانْبری دھوۓ ہوءِ ن سیٹُ ۔۔100۔۔	----	ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥
کبیِر منُ مُونّڈِیا نہی کیس مُنّڈاۓ کانْءِ ۔۔	----	ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
جو کِچھُ کیِیا سو من کیِیا مُونّڈا مُونّڈُ اجانْءِ ۔۔101۔۔	----	ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
کبیِر رامُ ن چھوڈِئےَ تنُ دھنُ جاءِ ت جاءُ ۔۔	----	ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥
چرن کمل چِتُ بیدھِیا رامہِ نامِ سماءُ ۔۔102۔۔	----	ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥
کبیِر جو ہم جنّتُ بجاوتے ٹوُٹِ گئیِں سبھ تار ۔۔	----	ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥
جنّتُ بِچارا کِیا کرےَ چلے بجاونہار ۔۔103۔۔	----	ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥
کبیِر ماءِ مُونّڈءُ تِہ گُروُ کی جا تے بھرمُ ن جاءِ ۔۔	----	ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥
آپ ڈُبے چہُ بید مہِ چیلے دِئے بہاءِ ۔۔104۔۔	----	ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥

Page# [1370]

کبیر جیتے پاپ کیۓ
راکھے تلے دُراءِ --

ਕਬੀਰ ਜੇਤੇ ਪਾਪ ਕੀਏ
ਰਾਖੇ ਤਲੈ ਦੁਰਾਇ ॥

پرگٹ بھۓ نِدان سبھ
جب پُوچھے دھرم راءِ --105--

ਪਰਗਟ ਭਏ ਨਿਦਾਨ ਸਭ
ਜਬ ਪੂਛੇ ਧਰਮ ਰਾਇ ॥੧੦੫॥

کبیر ہر کا سِمرنُ چھاڑِ کے
پالِئو بہُت کُٹنّبُ --

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ
ਪਾਲਿਓ ਬਹੁਤੁ ਕੁਟੰਬੁ ॥

دھنّدھا کرتا رہِ گئیا
بھائی رہِیا ن بنّدھُ --106--

ਧੰਧਾ ਕਰਤਾ ਰਹਿ ਗਇਆ
ਭਾਈ ਰਹਿਆ ਨ ਬੰਧੁ ॥੧੦੬॥

کبیر ہر کا سِمرنُ چھاڑِ کے
راتِ جگاون جاءِ --

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ
ਰਾਤਿ ਜਗਾਵਨ ਜਾਇ ॥

سرپنِ ہوءِ کے اُترے
جاۓ اپُنے کھاءِ --107--

ਸਰਪਨਿ ਹੋਇ ਕੈ ਅਉਤਰੈ
ਜਾਏ ਅਪੁਨੇ ਖਾਇ ॥੧੦੭॥

کبیر ہر کا سِمرنُ چھاڑِ کے
اہوئی راکھےَ نارِ --

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ
ਅਹੋਈ ਰਾਖੈ ਨਾਰਿ ॥

گدہی ہوءِ کے اُترے
بھارُ سہے من چارِ --108--

ਗਦਹੀ ਹੋਇ ਕੈ ਅਉਤਰੈ
ਭਾਰੁ ਸਹੈ ਮਨ ਚਾਰਿ ॥੧੦੮॥

کبیر چترائی اتِ گھنی
ہر جپ ہِردے ماہِ --

ਕਬੀਰ ਚਤੁਰਾਈ ਅਤਿ ਘਨੀ
ਹਰਿ ਜਪਿ ਹਿਰਦੈ ਮਾਹਿ ॥

سُوری اُوپرِ کھیلنا گِرےَ ت ٹھاہر ناہِ --109--	ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥
کبیر سوئی[1] مُکھُ دھنِّ ہےَ جا مُکھِ کہِیۓَ رامُ -- | [1]سوئِی-	ਕਬੀਰ ਸੁੋਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥
دیہی کِس کی باپُری پوِتّرُ ہوئِگو گرامُ --110--	ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
کبیر سوئی کُل بھلی جا کُل ہرِ کو داسُ --	ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
جِہ کُل داسُ ن اُوپجےَ سو کُل ڈھاکُ پلاسُ --111--	ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
کبیر ہےَ گءِ باہن سگھن گھن لاکھ دھجا پھہراہِ --	ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥
اِیا سُکھ تے بھِکھّیا بھلی جءُ ہرِ سِمرت دِن جاہِ --112--	ਇਆ ਸੁਖ ਤੇ ਭਿਖ੍ਯਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
کبیر سبھُ جگُ ہءُ پھِرِئو مانْدلُ کنّدھ چڑھاءِ --	ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥
کوئی کاہُو کو نہی سبھ دیکھی ٹھوکِ بجاءِ --113--	ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥

مارگِ موتی بیتھرے اندھا نِکسِئو آءِ --	-----	ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
جوتِ بِنا جگدِیس کی جگتُ اُلنگھے جاءِ --114--	-----	ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥
بُوڑا بنّس کبیر کا اُپجِئو پُوتُ کمالُ --	-----	ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥
ہرِ کا سِمرنُ چھاڈِ کےَ گھرِ لے آیا مالُ --115--	-----	ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥
کبیر سادھو کءُ مِلنے جائیےَ ساتھِ ن لیجےَ کوءِ --	-----	ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
پاچھےَ پاءُ ن دِجیۓ آگےَ ہوءِ سُ ہوءِ --116--	-----	ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
کبیر جگُ بادھِئو جِہ جیوری تِہ مت بنّدھہُ کبیر --	-----	ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
جَیہہِ آٹا لون جِءُ سون سمانِ سریرُ --117--	-----	ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
کبیر ہنّس اُڈِئو تنُ گاڈِئو سوجھائی سَیناہ --	-----	ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥

اجھو جی ءُ ن چھوڈئی رنّکائی نَیناہ --118--	----	ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
کبیر نَین نِہارءُ تُجھ کءُ سّرون سُنءُ تُء ناءُ --	----	ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
بَین اُچرءُ تُء نام جی چرن کمل رِد ٹھاءُ --119--	----	ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥
کبیر سُرگ نرک تے مےَ رہِئو ستِگُر کے پرسادِ --	----	ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
چرن کمل کی مئُج مہِ رہءُ انّتِ ارُ آدِ --120--	----	ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
کبیر چرن کمل کی مئُج کو کہِ کیسے اُنمان --	----	ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
کہِبے کءُ سوبھا نہی دیکھا ہی پروانُ --121--	----	ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
کبیر دیکھِ کےَ کِہ کہءُ کہے ن کو پتییاءِ --	----	ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥
ہرِ جَیسا تَیسا اُہی رہءُ ہرکھِ گُن گاءِ --122--	----	ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥

کبِیر حُگےَ چِتارےَ بھی حُگےَ چُگ چُگِ چِتارے ـ ـ	----	ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥
جَیسے بچرہِ کُونّج من مائِیا ممتا رے ـ ـ123ـ ـ	Page# [1371]	ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥
کبِیر انّبر گھنہرُ چھائِیا برکھِ بھرے سر تال ـ ـ	----	ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥
چاتّرِک جِءُ ترست رہےَ تِن کو کئُن ہوالُ[1] ـ ـ124ـ ـ | [1]حوالُ-	----	ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥
کبِیر چکئی جءُ نِس نِیچھُرے آءِ ملےَ پربھاتِ ـ ـ	----	ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥
جو نر بِچھُرے رام سِءُ نا دِن ملے ن راتِ ـ ـ125ـ ـ	----	ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥੧੨੫॥
کبِیر رَینائِر بِچھوِریا رہُ رے سنّکھ مجھُورِ ـ ـ	----	ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥
دیول دیول دھاہڑی دیسہِ اُگوت سُور ـ ـ126ـ ـ	----	ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥
کبِیر سُوتا کِیا کرہِ جاگُ روءِ بھےَ دُکھ ـ ـ	----	ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥

جا کا باسا گور مہِ سو کِءُ سووے سُکھ --127--	----	ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥
کبیر سُوتا کِیا کرہِ اُٹھِ کِ ن جپہِ مُرارِ --	----	ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
اِک دِن سوونُ ہوئِگو لانّبے گوڈ پسارِ --128--	----	ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥
کبیر سُوتا کِیا کرہِ بَیٹھا رہُ ارُ جاگُ --	----	ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥
جا کے سنّگ تے بِیچھُرا تا ہی کے سنّگِ لاگُ --129--	----	ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥
کبیر سنّت کی گَیل ن چھوڈِیےَ مارگِ لاگا جاءُ --	----	ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
پیکھت ہی پُنّنیت ہوءِ بھیٹت جپِیےَ ناءُ --130--	----	ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥
کبیر ساکت سنّگُ ن کیِجیےَ دُورہِ جائیِۓ بھاگِ --	----	ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
باسنُ کارو پرسیِۓ تءُ کچھُ لاگےَ داگُ --131--	----	ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥

کبیرا رامُ ن چیتِئو جرا پہُو نّچِئو آءِ --	ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥
لاگی منّدرِ دُیار تے اب کِیا کاڑھِیا جاءِ --132--	ਲਾਗੀ ਮੰਦਰਿ ਦੁਆਰ ਤੇ ਅਬ ਕਿਆ ਕਾਢਿਆ ਜਾਇ ॥੧੩੨॥
کبیر کارنُ سو بھئِئو جو کِینو کرتارِ --	ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥
تِسُ بِنُ دُوسرُ کو نہی ایکےَ سِرجنہارُ --133--	ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥
کبیر پھل لاگے پھلنِ پاکنِ لاگے آب --	ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਬ ॥
جاءِ پہُوچہِ کھسم[1] کءُ جءُ بِیچِ ن کھاہی کانْب --134--	ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥

[1] خصم -

کبیر ٹھاکُرُ پُوجہِ مولِ لے منہٹھِ تیرتھ جاہِ --	ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥
دیکھا دیکھی سّوانْگُ دھرِ بھُولے بھٹکا کھاہِ --135--	ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥
کبیر پاہنُ پرمیسُرُ کِیا پُوجےَ سبھُ سنّسارُ --	ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥

اِس بھرواسے جو رہے بُوڑے کالی دھار --136--	ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥
کبیر کاگد کی اوبری مسُ کے کرم کپاٹ --	ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
پاہن بوری پرتھمی پنڈِت پاڑی باٹ --137--	ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥
کبیر کالِ کرنّتا ابہِ کرُ اب کرتا سُءِ تال --	ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥
پاچھےَ کچھُو ن ہوئِگا جءُ سِر پرِ آوےَ کالُ --138--	ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥
کبیر اَیسا جنّتُ اِکُ دیکھیا جَیسی دھوئی لاکھ --	ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥
دِسےَ چنّچلُ بہُ گُنا مت ہِینا ناپاک --139--	ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥
کبیر میری بُدھِ کءُ جمُ ن کرےَ تِسکار --	ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥
جِنِ اِہُ جمُویا سِرجِیا سُ جپیا پرودِگار --140--	ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥

کبیرُ کستُوری بھئِیا بھور بھۓ سبھ داس --	----	ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥
جِء جِء بھگتِ کبیر کی تِء تِء رام نِواس --141--	----	ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥
کبیر گِہگچِ پرِئو کُٹنّب کےَ کانْٹھےَ رہِ گئِئو رامُ --	Page# [1372]	ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
آءِ پرے دھرم راءِ کے بیِچہِ دھُوما دھام --142--	----	ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥
کبیر ساکت تے سُوکر بھلا راکھےَ آچھا گاءُ --	----	ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
اُہ ساکتُ بپُرا مرِ گئِیا کوءِ ن لَیہےَ ناءُ --143--	----	ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥
کبیر کئُڈی کئُڈی جورِ کےَ جورے لاکھ کروِر --	----	ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥
چلتی بار ن کچھُ مِلِئو لئی لنّگوٹی تورِ --144--	----	ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥
کبیر بَیسنو ہُویا ت کِیا بھئِیا مالا میلِیں چارِ --	----	ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥

باہرِ کنّچنُ بارہا بھیِترِ بھری بھنگّار --145--	----	ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥
کبیِر روڑا ہوءِ رہُ باٹ کا تجِ من کا ابھِمانُ --	----	ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥
اَیسا کوئی داسُ ہوءِ تاہِ ملےَ بھگوانُ --146--	----	ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥
کبیِر روڑا ہُویا ت کِیا بھئِیا پنّتھی کءُ دُکھُ دےءِ --	----	ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥
اَیسا تیرا داسُ ہےَ جِءُ دھرنی مہِ کھیہ --147--	----	ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥
کبیِر کھیہ ہُوئی تءُ کِیا بھئِیا جءُ اُڈِ لاگےَ انگّ --	----	ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥
ہرِ جنُ اَیسا چاہیِئےَ جِءُ پانی سربنّگ --148--	----	ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥
کبیِر پانی ہُویا ت کِیا بھئِیا سیِرا تاتا ہوءِ --	----	ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥
ہرِ جنُ اَیسا چاہیِئےَ جَیسا ہرِ ہی ہوءِ --149--	----	ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥

اُوچ بھون کنکامنی
سِکھرِ دھجا پھہراءِ --

ਉਚ ਭਵਨ ਕਨਕਾਮਨੀ
ਸਿਖਰਿ ਧਜਾ ਫਹਰਾਇ ॥

تا تے بھلی مدھُوکری
سنتسنگِ گُن گاءِ --150--

ਤਾ ਤੇ ਭਲੀ ਮਧੁਕਰੀ
ਸੰਤਸੰਗਿ ਗੁਨ ਗਾਇ ॥੧੫੦॥

کبیر پاٹن تے اُوجرُ بھلا
رام بھگت جِہ ٹھاءِ --

ਕਬੀਰ ਪਾਟਨ ਤੇ ਊਜਰੁ ਭਲਾ
ਰਾਮ ਭਗਤ ਜਿਹ ਠਾਇ ॥

رام سنیہی باہرا
جم پُرُ میرے بھانْءِ --151--

ਰਾਮ ਸਨੇਹੀ ਬਾਹਰਾ
ਜਮ ਪੁਰੁ ਮੇਰੇ ਭਾਂਇ ॥੧੫੧॥

کبیر گنگ جمُن کے انترے
سہج سُنّ کے گھاٹ --

ਕਬੀਰ ਗੰਗ ਜਮੁਨ ਕੇ ਅੰਤਰੇ
ਸਹਜ ਸੁੰਨ ਕੇ ਘਾਟ ॥

تہا کبیرے مٹُ کیا
کھوجت مُنِ جن باٹ --152--

ਤਹਾ ਕਬੀਰੈ ਮਟੁ ਕੀਆ
ਖੋਜਤ ਮੁਨਿ ਜਨ ਬਾਟ ॥੧੫੨॥

کبیر جَیسی اُپجی پیڈ تے
جءُ تَیسی نبہے اوڑِ --

ਕਬੀਰ ਜੈਸੀ ਉਪਜੀ ਪੇਡ ਤੇ
ਜਉ ਤੈਸੀ ਨਿਬਹੈ ਓੜਿ ॥

ہِیرا کِس کا باپُرا
پُجہِ ن رتن کروڑ --153--

ਹੀਰਾ ਕਿਸ ਕਾ ਬਾਪੁਰਾ
ਪੁਜਹਿ ਨ ਰਤਨ ਕਰੋੜਿ ॥੧੫੩॥

کبیرا ایکُ اچنّبھءُ دیکھِئو
ہیرا ہاٹ بِکاءِ --

ਕਬੀਰਾ ਏਕੁ ਅਚੰਭਉ ਦੇਖਿਓ
ਹੀਰਾ ਹਾਟ ਬਿਕਾਇ ॥

بنجنہارے باہرا کئُڈی بدلے جاءِ --154--	----	ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥
کبیِرا جہا گِیانُ تہ دھرمُ ہے جہا جھوٗٹھُ تہ پاپُ --	----	ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
جہا لوبھُ تہ کالُ ہے جہا کھِما تہ آپِ --155--	----	ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥
کبیِر مائِیا تجی ت کِیا بھئِیا جءُ مانُ تجِیا نہی جاءِ --	----	ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥
مان مُنی مُنِور گلے مانُ سبھےَ کءُ کھاءِ --156--	----	ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥
کبیِر ساچا ستِگُرُ مےَ مِلِیا سبدُ جُ باہِیا ایکُ --	----	ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
لاگت ہی بھُءِ مِلِ گئِیا پرِیا کلیجے چھیکُ --157--	----	ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥
کبیِر ساچا ستِگُرُ کِیا کرےَ جءُ سِکھا مہِ چوُک --	----	ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
انّدھے ایک ن لاگئی جِءُ بانْسُ بجائیِئےَ پھوٗک --158--	----	ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥

کبیر ہےَ گےَ باہن سگھن گھن چھترّپتی کی نارِ --	----	ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥
تاسُ پٹنّترن پجےَ ہرِ جن کی پنِہارِ --159--	----	ਤਾਸੁ ਪਟੰਤਰ ਨ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥
کبیر نرِپ ناری کِءُ نندِیئےَ کِءُ ہرِ چیری کءُ مانُ --	Page# [1373]	ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥
اوہ مانگ سوارےَ بکھےَ کءُ اوہُ سمرےَ ہرِ نامُ --160--	----	ਓਹ ਮਾਂਗ ਸਵਾਰੈ ਬਿਖੈ ਕਉ ਓਹੁ ਸਿਮਰੈ ਹਰਿ ਨਾਮੁ ॥੧੬੦॥
کبیر تھُونی پائی تھِتِ بھئی ستِگُر بنّدھی دھیر --	----	ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥
کبیر ہیرا بنجِیا مان سرووَر تیر --161--	----	ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥
کبیر ہرِ ہیرا جن جئُہری لے کےَ مانڈےَ ہاٹ --	----	ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥
جب ہی پائِیئہِ پارکھُو تب ہِیرن کی ساٹ --162--	----	ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥
کبیر کام پرے ہرِ سمرِیئےَ اَیسا سمرہُ نِت --	----	ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥

امرا پُر باسا کرہُ ہرِ گِئیا بھورے بِت ــ163ــ	----	ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
کبِیر سیوا کءُ دُءِ بھلے ایکُ سنّتُ اِکُ رامُ ــ	----	ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥
رامُ جُ داتا مُکتِ کو سنّتُ جپاوے نامُ ــ164ــ	----	ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥
کبِیر جِہ مارگِ پنّڈِت گئے پاچھے پری بہِیر ــ	----	ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
اِک اوگھٹ گھاٹی رام کی تِہ چڑِ رہِئو کبِیر ــ165ــ	----	ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥
کبِیر دُنِیا کے دوکھے مُویا چالت کُل کی کانِ ــ	----	ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥
تب کُلُ کِس کا لاجسی جب لے دھرہِ مسانِ ــ166ــ	----	ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥
کبِیر ڈُوبہِگو رے باپُرے بہُ لوگن کی کانِ ــ	----	ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥
پاروسی کے جو ہُویا تُو اپنے بھی جانُ ــ167ــ	----	ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥

کبیر بھلی مدھوکری نانا بِدھِ کو ناجُ --	----	ਕਬੀਰ ਭਲੀ ਮਧੁਕਰੀ ਨਾਨਾ ਬਿਧਿ ਕੋ ਨਾਜੁ ॥
داوا کاہُو کو نہی بڈا دیس بڈ راجُ --168--	----	ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥
کبیر داوے داجھنُ ہوتُ ہےَ نِرداوے رہےَ نِسنّک --	----	ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥
جو جنُ نِرداوے رہےَ سو گنےَ اِنّدر سو رنّک --169--	----	ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥
کبیر پالِ سمُہا سرورُ بھرا پی ن سکےَ کوئی نیرُ --	----	ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥
بھاگ بڈے تےَ پائِئو توُنّ بھرِ بھرِ پیِءُ کبیر --170--	----	ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥
کبیر پربھاتے تارے کھِسہِ تِءُ اِہُ کھِسےَ سریرُ --	----	ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥
اے دُءِ اکھر نا کھِسہِ سو گہِ رہِئو کبیرُ --171--	----	ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥
کبیر کوٹھی کاٹھ کی دہ دِس لاگی آگِ --	----	ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥

پنّڈت پنّڈِت جلِ مُوئے مُورکھ اُبرے بھاگِ --172--	----	ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥
کبیر سنّسا دُورِ کرُ کاگد دیہ بِہاءِ --	----	ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥
باون اکھر سودھِ کےَ ہرِ چرنی چِتُ لاءِ --173--	----	ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥
کبیر سنّتُ ن چھاڑے سنّتئی ج ءُ کوٹِک مِلہِ اسنّت --	----	ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥
ملیاگرُ بھُینّگم بیڈّھِئو ت سِیتلتا ن تجنّت --174--	----	ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥
کبیر منُ سِیتلُ بھئِیا پائِیا بّرہم گِیانُ --	----	ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
جِنِ جُیالا جگُ جارِیا سُ جن کے اُدک سمانِ --175--	----	ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
کبیر ساری سِرجنہار کی جانےَ ناہی کوءِ --	----	ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥
کےَ جانےَ آپن دھنی کےَ داسُ دِیوانی ہوءِ --176--	----	ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥

کبیر بھلی بھئی جو بھءُ پریا دِسا گئِیں سبھ بھُولِ --	----	ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥
اورا گرِ پانی بھئِیا جاءِ مِلِئو ڈھلِ کُولِ --177--	----	ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥
کبیرا دھُورِ سکیلِ کےَ پُرییا بانْدھی دیہ --	Page# [1374]	ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
دِوس چارِ کو پیکھنا انّتِ کھیہ کی کھیہ --178--	----	ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
کبیر سُورج چانْد کےَ اُدے بھئی سبھ دیہ --	----	ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
گُر گوبِنّد کے بِنُ ملے پلٹِ بھئی سبھ کھیہ --179--	----	ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥
جہ انبھءُ تہ بھےَ نہی جہ بھءُ تہ ہرِ ناہِ --	----	ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
کہِئو کبیر بِچارِ کےَ سنّت سُنہُ من ماہِ --180--	----	ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
کبیر جِنہُ کِچھُو جانِیا نہی تِن سُکھ نِیند بِہاءِ --	----	ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥

ہمہُ جُ بُوجھا بُوجھنا پُوری پری بلاۓ --181--	----	ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥
کبِیر مارے بہُت پُکارِیا پِیر پُکارےَ اَئُر --	----	ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥
لاگی چوٹ مرنّم کی رہئو کبِیرا ٹھئُر --182--	----	ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥
کبِیر چوٹ سُہیلی سیل کی لاگت لےءِ اُساس --	----	ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥
چوٹ سہارےَ سبد کی تاسُ گُرو مےَ داس --183--	----	ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥
کبِیر مُلاں مُنارے کِیا چڈھہِ سانْئی ن بہرا ہوءِ --	----	ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
جا کارنِ تُوںَ بانْگ دیہِ دِل ہی بھِیترِ جوءِ --184--	----	ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
سیکھ سبُوری[1] باہرا کِیا ہج کابے جاءِ -- | [1]صبُوری-	----	ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥
کبِیر جا کی دِل سابتِ نہی تا کءُ کہاں کھُداءِ[1] --185-- | [1]خُداءِ-	----	ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥

کبِیر الہ کی کرِ بنّدگی جِہ سِمرت دُکھ جاءِ ـ ـ	ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
دِل مہِ سانْئی پرگٹےَ بُجھےَ بلنّتی نانْءِ ـ ـ186ـ ـ	ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥
کبِیر جوری[1] کیِۓ جُلمُ[2] ہےَ کہتا ناءُ ہلالُ[3] ـ ـ | [1]زوری۔ [2]ظُلمُ۔ [3]حلالُ۔	ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
دپھترِ[1] لیکھا مانْگیِۓَ تب ہوئِگو کئُنُ ہوالُ[2] ـ ـ187ـ ـ | [1]دفترِ۔ [2]حوالُ۔	ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
کبِیر کھوُبُ[1] کھانا کھِیچری جا مہِ انّمرِتُ لوݨُ ـ ـ | [1]خوُبُ۔	ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
ہیرا روٹی کارنے گلا کٹاوےَ کئُنُ ـ ـ188ـ ـ	ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
کبِیر گُرُ لاگا تب جانیِۓَ مِٹےَ موہُ تن تاپ ـ ـ	ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥
ہرکھ سوگ داجھےَ نہی تب ہرِ آپہِ آپ ـ ـ189ـ ـ	ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪ ॥੧੮੯॥
کبِیر رام کہن مہِ بھیدُ ہےَ تا مہِ ایکُ بِچارُ ـ ـ	ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥

سوئی رامُ سبھےَ کہہِ سوئی کئتکہار --190--	----	ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥
کبیر رامےَ رام کہُ کہبے ماہِ بِبیک --	----	ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ایکُ انیکہِ مِل گئیا ایک سمانا ایک --191--	----	ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥
کبیر جا گھر سادھ ن سیوِیئہِ ہرِ کی سیوا ناہِ --	----	ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
تے گھر مرہٹ سارکھے بھُوت بسہِ تِن ماہِ --192--	----	ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥
کبیر گُونّگا ہُویا باورا بہرا ہُویا کان --	----	ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
پاوہُ تے پِنّگل بھئِیا مارِیا ستگُر بان --193--	----	ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
کبیر ستگُر سُورمے باہِیا بانُ جُ ایکُ --	----	ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
لاگت ہی بھُءِ گِر پرِیا پرا کرے چھیکُ --194--	----	ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥

کبیر نِرمل بُوند اکاس کی پر گئی بھُوم بِکار --	----	ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥
بِنُ سنّگتِ اِءُ مانْنئی ہوءِ گئی بھٹھ چھار --195--	----	ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥
کبیر نِرمل بُوند اکاس کی لینی بھُوم مِلاءِ --	Page# [1375]	ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥
انِک سیانے پچِ گئے نا نِرواری جاءِ --196--	----	ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥
کبیر ہج کابے ہءُ جاءِ تھا آگے مِلیا کھُداءِ[1] -- | [1]خُداءِ-	----	ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
سانْئی مُجھ سِءُ لرِ پرِیا تُجھے کِنِہِ پھُرمائی[1] گاءِ --197-- | [1]فُرمائی-	----	ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ ਫੁਰਮਾਈ ਗਾਇ ॥੧੯੭॥
کبیر ہج کابے ہوءِ ہوءِ گئیا کیتی بار کبیر --	----	ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥
سانْئی مُجھ مہِ کیا کھتا[1] مُکھہُ ن بولے پیر --198-- | [1]خطا-	----	ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥
کبیر جی ء ج مارہِ جورُ[1] کرِ کہتے ہہِ ج ہلالُ[2] -- | [1]زور- [2]حلال-	----	ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥

دپھتڑ[1] دئی جب کاڈھِ ہےَ ہوئِگا کئُن ہوالُ[2] ـــ199ـــ | [1]دفترِ [2]حوالُـ	ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
کبیر جورُ[1] کِیا سو جُلمُ[2] ہےَ لےءِ جبابُ کھُداءِ[3] ـــ | [1]زورُـ [2]ظُلمُـ [3]خُداءِـ	ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥
دپھترِ[1] لیکھا نِکسےَ مار مُہےَ مُہِ کھاءِ ـــ200ـــ | [1]دفترِـ	ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
کبیر لیکھا دینا سُہیلا جءُ دِل سُوچی ہوءِ ـــ	ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
اُس ساچے دِیبان مہِ پلا ن پکرےَ کوءِ ـــ201ـــ	ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
کبیر دھرتی ارُ آکاس مہِ دُءِ تُوںٓ بری ابدھ ـــ	ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
کھٹ درسن سنّسے پرے ارُ چئُراسِیہ سِدھ ـــ202ـــ	ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥
کبیر میرا مُجھ مہِ کِچھُ نہی جو کِچھُ ہےَ سو تیرا ـــ	ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
تیرا تُجھ کءُ سئُپتے کِیا لاگےَ میرا ـــ203ـــ	ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥

کبیر توُنّ توُنّ کرتا توُ ہُویا
مُجھ مہِ رہا ن ہوُنّ --

ਕਬੀਰ ਤੂੰ ਤੂੰ ਕਰਤਾ ਤੂ ਹੂਆ
ਮੁਝ ਮਹਿ ਰਹਾ ਨ ਹੂੰ ॥

جب آپا پر کا مِٹ گِیا
جت دیکھءُ تت توُ --204--

ਜਬ ਆਪਾ ਪਰ ਕਾ ਮਿਟਿ ਗਇਆ
ਜਤ ਦੇਖਉ ਤਤ ਤੂ ॥੨੦੪॥

کبیر بِکارہ چِتوتے
جھُوٹھے کرتے آس --

ਕਬੀਰ ਬਿਕਾਰਹ ਚਿਤਵਤੇ
ਝੂਠੇ ਕਰਤੇ ਆਸ ॥

منورتھُ کوءِ ن پُورِئو
چالے اُوٹھِ نِراس --205--

ਮਨੋਰਥੁ ਕੋਇ ਨ ਪੂਰਿਓ
ਚਾਲੇ ਊਠਿ ਨਿਰਾਸ ॥੨੦੫॥

کبیر ہرِ کا سِمرنُ جو کرےَ
سو سُکھِیا سنّسارِ --

ਕਬੀਰ ਹਰਿ ਕਾ ਸਿਮਰਨੁ ਜੋ ਕਰੈ
ਸੋ ਸੁਖੀਆ ਸੰਸਾਰਿ ॥

اِت اُت کتہِ ن ڈولئی
جِس راکھےَ سِرجنہار --206--

ਇਤ ਉਤ ਕਤਹਿ ਨ ਡੋਲਈ
ਜਿਸ ਰਾਖੈ ਸਿਰਜਨਹਾਰ ॥੨੦੬॥

کبیر گھاݨی پیِڑتے
ستِگُر لیِۓ چھڈاءِ --

ਕਬੀਰ ਘਾਣੀ ਪੀੜਤੇ
ਸਤਿਗੁਰ ਲੀਏ ਛਡਾਇ ॥

پرا پُوربلی بھاونی
پرگٹُ ہوئی آءِ --207--

ਪਰਾ ਪੂਰਬਲੀ ਭਾਵਨੀ
ਪਰਗਟੁ ਹੋਈ ਆਇ ॥੨੦੭॥

کبیر ٹالےَ ٹولےَ دِنُ گِیا
بیاجُ بڈھنّتءُ جاءِ --

ਕਬੀਰ ਟਾਲੈ ਟੋਲੈ ਦਿਨੁ ਗਇਆ
ਬਿਆਜੁ ਬਢੰਤਉ ਜਾਇ ॥

نا ہرِ بھجِئو ن کھتُ[1] پھٹِئو کالُ پہُونّچو آءِ ۔۔208۔۔ | خطُ[1]۔	----	ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥
مہلا[1] 5 ۔۔ | محلا[1]۔	----	ਮਹਲਾ ੫ ॥
کبیِر کوُکرُ بھئُکنا کرنّگ پِچھےَ اُٹھِ دھاءِ ۔۔	----	ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥
کرمی ستِگُرُ پائِیا جِنِ ہءُ لِیا چھڈاءِ ۔۔209۔۔	----	ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥
مہلا[1] 5 ۔۔ | محلا[1]۔	----	ਮਹਲਾ ੫ ॥
کبیِر دھرتی سادھ کی تسکر بیَسہِ گاہِ ۔۔	----	ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
دھرتی بھارِ ن بِیاپئی اُن کءُ لاہوُ لاہِ ۔۔210۔۔	----	ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥
مہلا[1] 5 ۔۔ | محلا[1]۔	----	ਮਹਲਾ ੫ ॥
کبیِر چاول کارنے تُکھ کءُ مُہلی لاءِ ۔۔	----	ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥
سنّگِ کُسنّگی بیَستے تب پوُچھےَ دھرم راءِ ۔۔211۔۔	----	ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥
ناما مائِیا موہِیا کہےَ تِلوچنُ مِیت ۔۔	----	ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥

کاہے چھِیپہُ چھائلےَ رام ن لاوہُ چِیتُ --212--	----	ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥
ناما کہےَ تِلوچنا مُکھ تے رامُ سنّمھالِ --	----	ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
ہاتھ پاءُ کرِ کامُ سبھُ چِیتُ نِرنّجنُ نالِ --213--	----	ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥੨੧੩॥
مہلا[1] 5 -- | محلا[1]-	Page# [1376]	ਮਹਲਾ ੫ ॥
کبِیرا ہمرا کو نہی ہم کِس ہُو کے ناہِ --	----	ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
جِنِ اِہُ رچنُ رچائِیا تِس ہی ماہِ سماہِ --214--	----	ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥
کبِیر کیِچڑِ آٹا گِرِ پرِیا کِچھُو ن آئِئو ہاتھ --	----	ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥
پِیست پِیست چابِیا سوئی نِبہِیا ساتھ --215--	----	ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥
کبِیر منُ جانےَ سبھ بات جانت ہی اَئُگنُ کرےَ --	----	ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
کاہے کی کُسلات ہاتھِ دِیپُ کُوۓ پرےَ --216--	----	ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥

کبِیر لاگی پرِیتِ سُجان سِءُ برجےَ لوگُ اجانُ --	----	ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥
تا سِءُ ٹُوٹی کِءُ بنےَ جا کے جیء پران --217--	----	ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥
کبِیر کوٹھے منّڈپ ہیتُ کرِ کاہے مرہُ سوارِ --	----	ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
کارجُ ساڈھے تِین ہتھ گھنی ت پئُنے چارِ --218--	----	ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥
کبِیر جو مےَ چِتوءُ نا کرےَ کِیا میرے چِتوے ہوءِ --	----	ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥
اپنا چِتوِیا ہرِ کرےَ جو میرے چِتِ ن ہوءِ --219--	----	ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥
م: 3 --	----	ਮਃ ੩ ॥
چِنّتا بھی آپِ کرائِسی اچِنّتُ بھِ آپے دےءِ --	----	ਚਿੰਤਾ ਭੀ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥
نانک سو سالاہیۓ[1] جِ سبھنا سار کرےءِ --220-- |	----	ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥
م: 5 --	----	ਮਃ ੫ ॥

[1]سالاحیۓ-

کبِیر رامُ ن چیتِئو
پھِرِیا لالچ ماہِ --

ਕਬੀਰ ਰਾਮੁ ਨ ਚੇਤਿਓ
ਫਿਰਿਆ ਲਾਲਚ ਮਾਹਿ ॥

پاپ کرنّتا مرِ گئِیا
ائُدھ پُنی کھِن ماہِ --221--

ਪਾਪ ਕਰੰਤਾ ਮਰਿ ਗਇਆ
ਅਉਧ ਪੁਨੀ ਖਿਨ ਮਾਹਿ ॥੨੨੧॥

کبِیر کائِیا کاچی کاروی
کیول کاچی دھاتُ --

ਕਬੀਰ ਕਾਇਆ ਕਾਚੀ ਕਾਰਵੀ
ਕੇਵਲ ਕਾਚੀ ਧਾਤੁ ॥

سابتُ رکھہِ ت رام بھجُ
ناہِ ت بِنٹھی بات --222--

ਸਾਬਤੁ ਰਖਹਿ ਤ ਰਾਮ ਭਜੁ
ਨਾਹਿ ਤ ਬਿਨਠੀ ਬਾਤ ॥੨੨੨॥

کبِیر کیسو کیسو کُوکیِئَے
ن سوئِیئَے اسار --

ਕਬੀਰ ਕੇਸੋ ਕੇਸੋ ਕੂਕੀਐ
ਨ ਸੋਈਐ ਅਸਾਰ ॥

راتِ دِوس کے کُوکنے
کبہُو کے سُنےَ پُکار --223--

ਰਾਤਿ ਦਿਵਸ ਕੇ ਕੂਕਨੇ
ਕਬਹੂ ਕੇ ਸੁਨੈ ਪੁਕਾਰ ॥੨੨੩॥

کبِیر کائِیا کجلی بنُ بھئِیا
منُ کُنّچرُ مي منّتُ --

ਕਬੀਰ ਕਾਇਆ ਕਜਲੀ ਬਨੁ ਭਇਆ
ਮਨੁ ਕੁੰਚਰੁ ਮਯ ਮੰਤੁ ॥

انّکسُ گِّیانُ رتنُ ہےَ
کھیوٹُ بِرلا سنّتُ --224--

ਅੰਕਸੁ ਗ੍ਯ੍ਯਾਨੁ ਰਤਨੁ ਹੈ
ਖੇਵਟੁ ਬਿਰਲਾ ਸੰਤੁ ॥੨੨੪॥

کبِیر رام رتنُ مُکھُ کوتھری
پارکھ آگےَ کھولِ --

ਕਬੀਰ ਰਾਮ ਰਤਨੁ ਮੁਖੁ ਕੋਥਰੀ
ਪਾਰਖ ਆਗੈ ਖੋਲਿ ॥

کوئی آءِ مِلیگو گاہکی لیگو مہگے موِلِ ــــ225ــــ	----	ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥
کبِیر رام نامُ جانِئو نہی پالِئو کٹکُ کُٹنّبُ ــــ	----	ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥
دھنّدھے ہی مہِ مرِ گئِئو باہرِ بھئی ن بنّب ــــ226ــــ	----	ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥
کبِیر آکھی کیرے ماٹُکے پلُ پلُ گئی بِہاءِ ــــ	----	ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
منُ جنّجالُ[1] ن چھوڈئی جم دِییا دماما آءِ ــــ227ــــ | [1] زنّجالُ۔	----	ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥
کبِیر ترور رُوپی رامُ ہےَ پھل رُوپی بَیراگُ ــــ	----	ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
چھائِیا رُوپی سادھُ ہےَ جِنِ تجِیا بادُبِباد ــــ228ــــ	----	ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
کبِیر اَیسابِیجُ بوءِ بارہ ماس پھلنّت ــــ	----	ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
سِیتل چھائِیا گہِر پھل پنّکھی کیل کرنّت ــــ229ــــ	----	ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥

کبیر داتا ترورُ دیا پھلُ
اُپکاری جیونّت --

ਕਬੀਰ ਦਾਤਾ ਤਰਵਰੁ ਦਯਾ ਫਲੁ
ਉਪਕਾਰੀ ਜੀਵੰਤ ॥

پنکھی چلے دِساوری
برکھا سُپھل پھلنّت --230--

ਪੰਖੀ ਚਲੇ ਦਿਸਾਵਰੀ
ਬਿਰਖਾ ਸੁਫਲ ਫਲੰਤ ॥੨੩੦॥

کبیر سادھو سنّگُ پراپتی
لِکھیا ہوءِ لِلاٹ --

ਕਬੀਰ ਸਾਧੂ ਸੰਗੁ ਪਰਾਪਤੀ
ਲਿਖਿਆ ਹੋਇ ਲਿਲਾਟ ॥

مُکتِ پدارتھُ پائیئے
ٹھاک ن اوگھٹ گھاٹ --231--

ਮੁਕਤਿ ਪਦਾਰਥੁ ਪਾਈਐ
ਠਾਕ ਨ ਅਵਘਟ ਘਾਟ ॥੨੩੧॥

کبیر ایک گھڑی آدھی گھری
آدھی ہُوںّ تے آدھ --
Page# [1377]
ਕਬੀਰ ਏਕ ਘੜੀ ਆਧੀ ਘਰੀ
ਆਧੀ ਹੂੰ ਤੇ ਆਧ ॥

بھگتن سیتی گوسٹے
جو کینے سو لابھ --232--

ਭਗਤਨ ਸੇਤੀ ਗੋਸਟੇ
ਜੋ ਕੀਨੇ ਸੋ ਲਾਭ ॥੨੩੨॥

کبیر بھانگ ماچھُلی سُرا پانِ
جو جو پّرانی کھانْہِ --

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ
ਜੋ ਜੋ ਪ੍ਰਾਨੀ ਖਾਂਹਿ ॥

تیرتھ برت نیم کیئے
تے سبھےَ رساتلِ جانْہِ --233--

ਤੀਰਥ ਬਰਤ ਨੇਮ ਕੀਏ
ਤੇ ਸਭੈ ਰਸਾਤਲਿ ਜਾਂਹਿ ॥੨੩੩॥

نیچے لوئِن کرِ رہءُ
لے ساجن گھٹ ماہِ --

ਨੀਚੇ ਲੋਇਨ ਕਰਿ ਰਹਉ
ਲੇ ਸਾਜਨ ਘਟ ਮਾਹਿ ॥

سبھ رس کھیل ءُ پی ء س ءُ کِسی لکھاوءُ ناہِ ۔۔234۔۔	----	ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
آٹھ جام چئُسٹھِ گھری تُ ء نِرکھت رہےَ جی ءُ ۔۔	----	ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥
نیچے لوئِن کِ ءُ کرءُ سبھ گھٹ دیکھ ءُ پی ءُ ۔۔235۔۔	----	ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
سُنُ سکھی پی ء مہِ جی ءُ بسےَ جی ء مہِ بسےَ کِ پی ءُ ۔۔	----	ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
جی ءُ پی ءُ بُوجھ ءُ نہی گھٹ مہِ جی ءُ کِ پی ءُ ۔۔236۔۔	----	ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
کبِیر بامنُ گُرو ہےَ جگت کا بھگتن کا گُرُ ناہِ ۔۔	----	ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ارجھِ اُرجھِ کےَ پچِ مُویا چارءُ بیدہُ ماہِ ۔۔237۔۔	----	ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥
ہرِ ہےَ کھانْڈُ ریتُ مہِ بِکھری ہاتھی چُنی ن جاءِ ۔۔	----	ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
کہِ کبِیر گُرِ بھلی بُجھائی کیِٹی ہوءِ کےَ کھاءِ ۔۔238۔۔	----	ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥

کِبیر ج ءُ تُہِ سادھ پِرنّم کی
سِیسُ کاٹِ کرِ گوءِ ــ

ਕਬੀਰ ਜਉ ਤੁਹਿ ਸਾਧ ਪਿਰੰਮ ਕੀ
ਸੀਸੁ ਕਾਟਿ ਕਰਿ ਗੋਇ ॥

کھیلت کھیلت ہال[1] کرِ
جو کِچھُ ہوءِ ت ہوءِ ــ239ــ |

ਖੇਲਤ ਖੇਲਤ ਹਾਲ ਕਰਿ
ਜੋ ਕਿਛੁ ਹੋਇ ਤ ਹੋਇ ॥੨੩੯॥

[1] حال۔

کِبیر ج ءُ تُہِ سادھ پِرنّم کی
پاکے سیتی کھیلُ ــ

ਕਬੀਰ ਜਉ ਤੁਹਿ ਸਾਧ ਪਿਰੰਮ ਕੀ
ਪਾਕੇ ਸੇਤੀ ਖੇਲੁ ॥

کاچی سرسئُ پیلِ کےَ
نا کھلِ بھئی ن تیلُ ــ240ــ

ਕਾਚੀ ਸਰਸਉਂ ਪੇਲਿ ਕੈ
ਨਾ ਖਲਿ ਭਈ ਨ ਤੇਲੁ ॥੨੪੦॥

ڈھُونڈّھت ڈولہِ انّدھ گتِ
ارُ چِینت ناہی سنّت ــ

ਢੂੰਢਤ ਡੋਲਹਿ ਅੰਧ ਗਤਿ
ਅਰੁ ਚੀਨਤ ਨਾਹੀ ਸੰਤ ॥

کہِ ناما کِءُ پائیئےَ
بِنُ بھگتہُ بھگونّتُ ــ241ــ

ਕਹਿ ਨਾਮਾ ਕਿਉ ਪਾਈਐ
ਬਿਨੁ ਭਗਤਹੁ ਭਗਵੰਤੁ ॥੨੪੧॥

ہرِ سو ہِیرا چھاڈِ کےَ
کرہِ آن کی آس ــ

ਹਰਿ ਸੋ ਹੀਰਾ ਛਾਡਿ ਕੈ
ਕਰਹਿ ਆਨ ਕੀ ਆਸ ॥

تے نر دوجک[1] جاہگے
ستِ بھاکھےَ رودِاس ــ242ــ |

ਤੇ ਨਰ ਦੋਜਕ ਜਾਹਿਗੇ
ਸਤਿ ਭਾਖੈ ਰਵਿਦਾਸ ॥੨੪੨॥

[1] دوزک۔

کِبیر ج ءُ گرِہُ کرہِ ت دھرمُ کرُ
ناہی ت کرُ بیَراگُ ــ

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ
ਨਾਹੀ ਤ ਕਰੁ ਬੈਰਾਗੁ ॥

ਬੈਰਾਗੀ ਬੰਧਨੁ ਕਰੈ	بَیراگی بنّدھنُ کرےَ
ਤਾ ਕੋ ਬਡੋ ਅਭਾਗੁ ॥੨੪੩॥	تا کو بڈو ابھاگُ ۔۔243۔۔
ਸਲੋਕ ਸੇਖ ਫਰੀਦ ਕੇ	سلوک سیکھ پھرِید کے
ੴ ਸਤਿਗੁਰ ਪ੍ਰਸਾਦਿ ॥	ੴ ستِگُر پ٘رسادِ ۔۔
ਜਿਤੁ ਦਿਹਾੜੈ ਧਨ ਵਰੀ	جِتُ دِہاڑےَ دھن وری
ਸਾਹੇ ਲਏ ਲਿਖਾਇ ॥	ساہے لئے لِکھاءِ ۔۔
ਮਲਕੁ ਜਿ ਕੰਨੀ ਸੁਣੀਦਾ	ملکُ جِ کنّنی سُنڑِیدا
ਮੁਹੁ ਦੇਖਾਲੇ ਆਇ ॥	مُہُ دیکھالے آءِ ۔۔
ਜਿੰਦੁ ਨਿਮਾਣੀ ਕਢੀਐ	جِنّدُ نِمانڑی کڈھیۓَ
ਹਡਾ ਕੁ ਕੜਕਾਇ ॥	ہڈا کُو کڑکاءِ ۔۔
ਸਾਹੇ ਲਿਖੇ ਨ ਚਲਨੀ	ساہے لکھے ن چلنی
ਜਿੰਦੂ ਕੂੰ ਸਮਝਾਇ ॥	جِنّدُو کُوں سمجھاءِ ۔۔
ਜਿੰਦੁ ਵਹੁਟੀ ਮਰਣੁ ਵਰੁ	جِنّدُ وہُٹی مرنڑُ ورُ
ਲੈ ਜਾਸੀ ਪਰਣਾਇ ॥	لےَ جاسی پرنڑاءِ ۔۔
ਆਪਣ ਹਥੀ ਜੋਲਿ ਕੈ	آپنڑ ہتھی جولِ کےَ
ਕੈ ਗਲਿ ਲਗੈ ਧਾਇ ॥	کےَ گلِ لگےَ دھاءِ ۔۔
ਵਾਲਹੁ ਨਿਕੀ ਪੁਰ ਸਲਾਤ	والہُ نِکی پُر سلات[1]
ਕੰਨੀ ਨ ਸੁਣੀ ਆਇ ॥	کنّنی ن سُنڑی آءِ ۔۔

[1] صلاط۔

پھرِیدا کِڑی پونّدِیئی کھڑا ن آپُ مُہاءِ --1--	----	ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
پھرِیدا در درویسی[1] گاکھڑی چلاں دُنیا بھتِ -- | [1]درویشی-	----	ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆ ਭਤਿ ॥
بنّھِ اُٹھائی پوٹلی کتھےَ ونّجا گھتِ --2--	----	ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
کِجھُ ن بُجھےَ کِجھُ ن سُجھےَ دُنِیا گُجھی بھاہِ --	Page# [1378]	ਕਿਛੁ ਨ ਬੁਝੈ ਕਿਛੁ ਨ ਸੁਝੈ ਦੁਨੀਆ ਗੁਝੀ ਭਾਹਿ ॥
سائِیں میرےَ چنّگا کِیتا ناہی ت ہنّ بھی دجھاں آہِ --3--	----	ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
پھرِیدا جے جاݨا تِل تھوڑڑے سنّمّلِ بُکُ بھری --	----	ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
جے جاݨا سہُننّڈھڑا تاں تھوڑا ماݨُ کری --4--	----	ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
جے جاݨا لڑُ چھِجݨا پِیڈی پائِیں گنّڈھِ --	----	ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥
تےَ جیوڈُ مےَ ناہِ کو سبھُ جگُ ڈِٹھا ہنّڈھِ --5--	----	ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥

پھرِیدا جے تُو اکلِ[1] لتِیپھُ[2]
کالے لِکھُ ن لیکھ -- | [1]عقلِ۔ [2]لطِیفُ۔

ਫਰੀਦਾ ਜੇ ਤੂ ਅਕਲਿ ਲਤੀਫੁ
ਕਾਲੇ ਲਿਖੁ ਨ ਲੇਖ ॥

آپنڑے گرِیوان مہِ
سِرُ نِیونْواں کرِ دیکھُ --6--

ਆਪਨੜੇ ਗਿਰੀਵਾਨ ਮਹਿ
ਸਿਰੁ ਨੀਵਾਂ ਕਰਿ ਦੇਖੁ ॥੬॥

پھرِیدا جو تےَ مارنِ مُکِیا
تِنّہا ن مارے گھُنّمِ --

ਫਰੀਦਾ ਜੋ ਤੈ ਮਾਰਨਿ ਮੁਕੀਆ
ਤਿਨ੍ਹਾ ਨ ਮਾਰੇ ਘੁੰਮਿ ॥

آپنڑےَ گھرِ جائِۓَ
پَیر تِنّہا دے چُنّمِ --7--

ਆਪਨੜੈ ਘਰਿ ਜਾਈਐ
ਪੈਰ ਤਿਨ੍ਹਾ ਦੇ ਚੁੰਮਿ ॥੭॥

پھرِیدا جاں تءُ کھٹنڑ ویل
تاں تُو رتا دُنی سِءُ --

ਫਰੀਦਾ ਜਾਂ ਤਉ ਖਟਣ ਵੇਲ
ਤਾਂ ਤੂ ਰਤਾ ਦੁਨੀ ਸਿਉ ॥

مرگ سوائی نِیہِ
جاں بھرِیا تاں لدِیا --8--

ਮਰਗ ਸਵਾਈ ਨੀਹਿ
ਜਾਂ ਭਰਿਆ ਤਾਂ ਲਦਿਆ ॥੮॥

دیکھُ پھرِیدا جُ تھِیا
داڑی ہوئی بھُور --

ਦੇਖੁ ਫਰੀਦਾ ਜੁ ਥੀਆ
ਦਾੜੀ ਹੋਈ ਭੂਰ ॥

اگہُ نیڑا آئِیا
پِچھا رہِیا دُورِ --9--

ਅਗਹੁ ਨੇੜਾ ਆਇਆ
ਪਿਛਾ ਰਹਿਆ ਦੂਰਿ ॥੯॥

دیکھُ پھرِیدا جِ تھِیا
سکر[1] ہوئی وِسُ -- | [1]شکر۔

ਦੇਖੁ ਫਰੀਦਾ ਜਿ ਥੀਆ
ਸਕਰ ਹੋਈ ਵਿਸੁ ॥

سانْئی باجھُ آپنْے ویدنْ کہیئےَ کِسُ --10--	----	ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
پھرِیدا اکھی دیکھِ پتیِنْیا سُنْ سُنْ رِینْے کنّن --	----	ਫਰੀਦਾ ਅਖੀ ਦੇਖਿ ਪਤੀਣੀਆ ਸੁਣਿ ਸੁਣਿ ਰੀਣੇ ਕੰਨ ॥
ساکھ پکنّدی آئِیا ہور کریِنْدی ونّن --11--	----	ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
پھرِیدا کالِیں جِنی ن راوِیا دھئُلی راوےَ کوءِ --	----	ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
کرِ سانْئی سِء پِرہڑی رنّگُ نویلا ہوءِ --12--	----	ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
م: 3 --	----	ਮਃ ੩ ॥
پھرِیدا کالی دھئُلی ساہِبُ[1] سدا ہےَ جے کو چِتِ کرے -- | صاحِبُ[1]-	----	ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
آپنْا لائِیا پِرمُ ن لگئی جے لوچےَ سبھُ کوءِ --	----	ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
ایہُ پِرمُ پِیالا کھسم[1] کا جےَ بھاوےَ تےَ دےءِ --13-- | خصم[1]-	----	ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
پھرِیدا جِنّہ لوئِنْ جگُ موہِیا سے لوئِنْ مےَ ڈِٹھُ --	----	ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥

کجل ریکھ ن سہدِیا سے پنکھی سُوءِ بہِٹھُ --14--	ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
پھرِیدا کُوکیدِیا چانْگیدِیا متی دیدِیا نِت --	ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
جو سَیتانِ[1] ونّجائیا سے کِت پھیرہِ چِت --15-- | [1]شَیطانِ-	ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
پھرِیدا تھیءُ پواہی دبھُ --	ਫਰੀਦਾ ਥੀਉ ਪਵਾਹੀ ਦਭੁ ॥
جے سائْیں لوڑہِ سبھُ --	ਜੇ ਸਾਂਈ ਲੋੜਹਿ ਸਭੁ ॥
اِکُ چھجِہِیا لتاڑِیئہِ --	ਇਕੁ ਛਿਜਹਿ ਬਿਆ ਲਤਾੜੀਅਹਿ ॥
تاں سائِی دے دَرِ واڑِیئہِ --16--	ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
پھرِیدا کھاکُ[1] ن نِنّدِیئے کھاکُو[2] جیڈُ ن کوءِ -- | [1]خاکُ- [2]خاکُو-	ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
جِیودِیا پَیرا تلے مُئِیا اُپرِ ہوءِ --17--	ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
پھرِیدا جا لبُ تا نیہُ کِیا لبُ ت کُوڑا نیہُ --	ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
کِچرُ جھتِ لگھائیئے چھپرِ تُٹّے میہُ --18--	ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥

پھرِیدا جنگلُ جنگلُ کِیا بھوہِ ونِ کنڈا موڑیہِ --	----	ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
وسی ربُ ہِیالیئے جنگلُ کِیا ڈھوڈھیہِ --19--	----	ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
پھرِیدا اِنی نکی جنگھیئے تھل ڈُونگر بھوئِومّہِ --	----	ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹਿ ॥
اجُ پھرِیدے کُوجڑا سےَ کوہاں تھِیئومِ --20--	----	ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
پھرِیدا راتی وڈِییا دھُکھِ دھُکھِ اُٹھن پاس --	----	ਫਰੀਦਾ ਰਾਤੀ ਵਡੀਆ ਧੁਖਿ ਧੁਖਿ ਉਠਨਿ ਪਾਸ ॥
دھِگُ تِنّہا دا جیوِیا جِنا وِڈانْی آس --21--	----	ਧਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
پھرِیدا جے مےَ ہودا وارِیا مِتا آئِڑِیاں --	Page# [1379]	ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
ہیڑا جلےَ مجیٹھ جِءُ اُپرِ انگارا --22--	----	ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥
پھرِیدا لوڑے داکھ بِجئُرِییا کِکرِ بیِجےَ جٹُ --	----	ਫਰੀਦਾ ਲੋੜੈ ਦਾਖ ਬਿਜਉਰੀਆ ਕਿਕਰਿ ਬੀਜੈ ਜਟੁ ॥

ਹੰਢੈ ਉੰਨ ਕਤਾਇਦਾ
ਪੈਧਾ ਲੋੜੈ ਪਟੁ ॥੨੩॥

ہنّڈھےَ اُنْن کتائِدا
پَیدھا لوڑےَ پٹُ ــ23ــ

ਫਰੀਦਾ ਗਲੀਏ ਚਿਕੜੁ ਦੂਰਿ ਘਰੁ
ਨਾਲਿ ਪਿਆਰੇ ਨੇਹੁ ॥

پھرِیدا گلیِۓ چِکڑُ دُورِ گھرُ
نالِ پِیارے نیہُ ــ

ਚਲਾ ਤ ਭਿਜੈ ਕੰਬਲੀ
ਰਹਾਂ ਤ ਤੁਟੈ ਨੇਹੁ ॥੨੪॥

چلا ت بھجےَ کنّبلی
رہاں ت تُٹےَ نیہُ ــ24ــ

ਭਿਜਉ ਸਿਜਉ ਕੰਬਲੀ
ਅਲਹ ਵਰਸਉ ਮੇਹੁ ॥

بَھج ءُ سَج ءُ کنّبلی
الہ ورس ءُ میہُ ــ

ਜਾਇ ਮਿਲਾ ਤਿਨਾ ਸਜਣਾ
ਤੁਟਉ ਨਾਹੀ ਨੇਹੁ ॥੨੫॥

جاءِ مِلا تِنا سجنْا
تُٹ ءُ ناہی نیہُ ــ25ــ

ਫਰੀਦਾ ਮੈ ਭੋਲਾਵਾ ਪਗ ਦਾ
ਮਤੁ ਮੈਲੀ ਹੋਇ ਜਾਇ ॥

پھرِیدا مےَ بھولاوا پگ دا
متُ مَیلی ہوءِ جاءِ ــ

ਗਹਿਲਾ ਰੂਹੁ ਨ ਜਾਣਈ
ਸਿਰੁ ਭੀ ਮਿਟੀ ਖਾਇ ॥੨੬॥

گہِلا رُوہُ[1] ن جانْئی
سِرُ بھی مِٹی کھاءِ ــ26ــ | [1]رُوح۔

ਫਰੀਦਾ ਸਕਰ ਖੰਡੁ ਨਿਵਾਤ ਗੁੜੁ
ਮਾਖਿਉ ਮਾਂਝਾ ਦੁਧੁ ॥

پھرِیدا سکر[1] کھنّڈُ نِوات گُڑُ
ماکھِءُ مانْجھا دُدھُ ــ | [1]شکر۔

ਸਭੇ ਵਸਤੂ ਮਿਠੀਆ
ਰਬ ਨ ਪੁਜਨਿ ਤੁਧੁ ॥੨੭॥

سبھے وستُو مِٹھِیا
رب ن پُجنِ تُدھُ ــ27ــ

پھرِیدا روٹی میری کاٹھ کی لاوݨُ میری بھُکھ --	----	ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
جِنا کھادھی چوپڑی گھݨے سہنِگے دُکھ --28--	----	ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
رُکھی سُکھی کھاءِ کےَ ٹھنّڈھا پاݨی پیءُ --	----	ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
پھرِیدا دیکھِ پرائی چوپڑی نا ترسائے جیءُ --29--	----	ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
اجُ ن سُتی کنّت سِءُ انّگُ مُڑے مُڑِ جاءِ --	----	ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
جاءِ پُچھہُ ڈوہاگݨی تُم کِءُ رَیݨِ وِہاءِ --30--	----	ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥
ساہُرےَ ڈھوئی نا لہےَ پیئیۓَ ناہی تھاءُ --	----	ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥
پِرُ واتڑی ن پُچھئی دھن سوہاگݨِ ناءُ --31--	----	ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥
ساہُرےَ پیئیۓَ کنّت کی کنّتُ اگنّمُ اتھاہُ --	----	ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

نانک سو سوہاگݨی	ਨਾਨਕ ਸੋ ਸੋਹਾਗਣੀ
جُ بھاوےَ بیپرواہ --32--	ਜੁ ਭਾਵੈ ਬੇਪਰਵਾਹ ॥੩੨॥
ناتی دھوتی سنّبہی	ਨਾਤੀ ਧੋਤੀ ਸੰਬਹੀ
سُتی آءِ نچِنّد --	ਸੁਤੀ ਆਇ ਨਚਿੰਦੁ ॥
پھرِیدا رہی سُ بیڑی ہِنّگُ دی	ਫਰੀਦਾ ਰਹੀ ਸੁ ਬੇੜੀ ਹਿੰਙੁ ਦੀ
گئی کتھُوری گنّدھُ --33--	ਗਈ ਕਥੂਰੀ ਗੰਧੁ ॥੩੩॥
جوبن جانْدے نا ڈراں	ਜੋਬਨ ਜਾਂਦੇ ਨਾ ਡਰਾਂ
جے سہ پّریت ن جاءِ --	ਜੇ ਸਹ ਪ੍ਰੀਤਿ ਨ ਜਾਇ ॥
پھرِیدا کِتیں جوبن پّریتِ بِنُ	ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ
سُکِ گئے کملاءِ --34--	ਸੁਕਿ ਗਏ ਕੁਮਲਾਇ ॥੩੪॥
پھرِیدا چِنّت کھٹولا واݨُ دُکھُ	ਫਰੀਦਾ ਚਿੰਤ ਖਟੋਲਾ ਵਾਣੁ ਦੁਖੁ
برہ وِچھاوݨ لیپھُ[1] -- | [1]لیفُ-	ਬਿਰਹ ਵਿਛਾਵਣ ਲੇਫੁ ॥
ایہُ ہمارا جیوݨا	ਏਹੁ ਹਮਾਰਾ ਜੀਵਣਾ
تُو ساہِب[1] سچے ویکھُ --35-- | [1]صاحِب-	ਤੂ ਸਾਹਿਬ ਸਚੇ ਵੇਖੁ ॥੩੫॥
بِرہا بِرہا آکھِیۓ	ਬਿਰਹਾ ਬਿਰਹਾ ਆਖੀਐ
بِرہا تُو سُلتان[1] -- | [1]سُلطان-	ਬਿਰਹਾ ਤੂ ਸੁਲਤਾਨੁ ॥
پھرِیدا جِتُ تنِ بِرہُ ن اُوپجےَ	ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ
سو تنُ جاݨُ مسان --36--	ਸੋ ਤਨੁ ਜਾਣੁ ਮਸਾਨ ॥੩੬॥

پھرِیدا اے وِسُ گنّدلا
دھرِیِیا کھنّڈُ لِواڑِ ـ ـ

ਫਰੀਦਾ ਏ ਵਿਸੁ ਗੰਦਲਾ
ਧਰੀਆ ਖੰਡੁ ਲਿਵਾੜਿ ॥

اِکِ راہیدے رہِ گۓ
اِکِ رادھی گۓ اُجاڑِ ـ ـ37ـ ـ

ਇਕਿ ਰਾਹੇਦੇ ਰਹਿ ਗਏ
ਇਕਿ ਰਾਧੀ ਗਏ ਉਜਾੜਿ ॥੩੭॥

پھرِیدا چارِ گوائِیا ہنّڈھِ کےَ
چارِ گوائِیا سنّمِ ـ ـ

ਫਰੀਦਾ ਚਾਰਿ ਗਵਾਇਆ ਹੰਢਿ ਕੈ
ਚਾਰਿ ਗਵਾਇਆ ਸੰਮਿ ॥

لیکھا ربُ منّگیسِیا
تُو آہو کیرّہے کنّمِ ـ ـ38ـ ـ

ਲੇਖਾ ਰਬੁ ਮੰਗੇਸੀਆ
ਤੂ ਆਹੋ ਕੇਰ੍ਹੇ ਕੰਮਿ ॥੩੮॥

پھرِیدا درِ درواجے[1] جاءِ کےَ
کِءُ ڈِٹھو گھڑِیِیالُ ـ ـ | [1]دروازے۔

ਫਰੀਦਾ ਦਰਿ ਦਰਵਾਜੈ ਜਾਇ ਕੈ
ਕਿਉ ਡਿਠੋ ਘੜੀਆਲੁ ॥

ایہُ نِدوساں مارِیۓَ
ہم دوساں دا کِیا ہالُ ـ ـ39ـ ـ

ਏਹੁ ਨਿਦੋਸਾਂ ਮਾਰੀਐ
ਹਮ ਦੋਸਾਂ ਦਾ ਕਿਆ ਹਾਲੁ ॥੩੯॥

گھڑِیۓ گھڑِیۓ مارِیۓَ
پہری لہےَ سجاءِ[1] ـ ـ | [1]سزاءِ۔

ਘੜੀਏ ਘੜੀਏ ਮਾਰੀਐ
ਪਹਰੀ ਲਹੈ ਸਜਾਇ ॥

سو ہیڑا گھڑِیِیال جِءُ
ڈُکھی رَیݨِ وِہاءِ ـ ـ40ـ ـ

ਸੋ ਹੇੜਾ ਘੜੀਆਲ ਜਿਉ
ਡੁਖੀ ਰੈਣਿ ਵਿਹਾਇ ॥੪੦॥

بُڈھا ہویا سیکھ پھرِیدُ
کنّبݨِ لگی دیہ ـ ـ

ਬੁਢਾ ਹੋਆ ਸੇਖ ਫਰੀਦੁ
ਕੰਬਣਿ ਲਗੀ ਦੇਹ ॥

جے س ءُ ورِہیا جیوݨا بھی تنُ ہوسی کھیہ --41--	Page# [1380]	ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥
پھرِیدا بارِ پرائےِ بَیسݨا سائیں مُجھےَ ن دیہِ --	----	ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
جے تُو ایوےَ رکھسی جی ءُ سرِیرہُ لیہِ --42--	----	ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
کنّدھِ کُہاڑا سِرِ گھڑا ونِ کےَ سرُ لوہارُ --	----	ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥
پھرِیدا ہء ُ لوڑی سہُ آپݨا تُو لوڑہِ انگیار --43--	----	ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥
پھرِیدا اِکنا آٹا اگلا اِکنا ناہی لوݨُ --	----	ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
اگےَ گئے سِنّجاپسنِ چوٹاں کھاسی کئُݨُ --44--	----	ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥
پاسِ دماے چھتُ سِرِ بھیری سڈو رڈ --	----	ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
جاءِ سُتے جیراݨ مہِ تھیئے اتیما گڈ --45--	----	ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥

ਫਰੀਦਾ ਕੋਠੇ ਮੰਡਪ ਮਾੜੀਆ
ਉਸਾਰੇਦੇ ਭੀ ਗਏ ॥

پھرِیدا کوٹھے منّڈپ ماڑِیا
اُساریدے بھی گۓ --

ਕੂੜਾ ਸਉਦਾ ਕਰਿ ਗਏ
ਗੋਰੀ ਆਇ ਪਏ ॥੪੬॥

کُوڑا سئُدا کرِ گۓ
گوری آءِ پۓ --46--

ਫਰੀਦਾ ਖਿੰਥੜਿ ਮੇਖਾ ਅਗਲੀਆ
ਜਿੰਦੁ ਨ ਕਾਈ ਮੇਖ ॥

پھرِیدا کھِنّتھڑِ میکھا[1] اگلِیا
جِنّدُ ن کائی میکھ[2] -- | [1]میخا- [2]میخ-

ਵਾਰੀ ਆਪੋ ਆਪਣੀ
ਚਲੇ ਮਸਾਇਕ ਸੇਖ ॥੪੭॥

واری آپو آپنْی
حلے مسائِک[1] سیکھ --47-- | [1]مشائِک-

ਫਰੀਦਾ ਦੁਹੁ ਦੀਵੀ ਬਲੰਦਿਆ
ਮਲਕੁ ਬਹਿਠਾ ਆਇ ॥

پھرِیدا دُہُ دِیوی بلنّدِیا
ملکُ بہِٹھا آءِ --

ਗੜੁ ਲੀਤਾ ਘਟੁ ਲੁਟਿਆ
ਦੀਵੜੇ ਗਇਆ ਬੁਝਾਇ ॥੪੮॥

گڑُ لیِتا گھٹُ لُٹِیا
دِیوڑے گِئیا بُجھاءِ --48--

ਫਰੀਦਾ ਵੇਖੁ ਕਪਾਹੈ ਜਿ ਥੀਆ
ਜਿ ਸਿਰਿ ਥੀਆ ਤਿਲਾਹ ॥

پھرِیدا ویکھُ کپاہےَ جِ تھِیا
جِ سِرِ تھِیا تِلاہ --

ਕਮਾਦੈ ਅਰੁ ਕਾਗਦੈ
ਕੁੰਨੇ ਕੋਇਲਿਆਹ ॥

کمادےَ ارُ کا گدےَ
کُنّنے کوئِلیاہ --

ਮੰਦੇ ਅਮਲ ਕਰੇਦਿਆ
ਏਹ ਸਜਾਇ ਤਿਨਾਹ ॥੪੯॥

منّدے امل[1] کریدِیا
ایہ سجاءِ[2] تِناہ --49-- | [1]عمل- [2]سزاءِ-

پھرِیدا کنّنِ مُسلا[1] سُوپھُ[2] گلِ دِلِ کاتی گُڑُ واتِ -- | [1]مُصلا۔ [2]صُوف۔	----	ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
باہرِ دِسے چانݨا دِلِ اندھِیاری راتِ --50--	----	ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥
پھرِیدا رتی رتُ ن نِکلے جے تنُ چِیرے کوءِ --	----	ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥
جو تن رتے رب سِءُ تِن تنِ رتُ ن ہوءِ --51--	----	ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥
م: 3 --	----	ਮਃ ੩ ॥
اِہُ تنُ سبھو رتُ ہے رتُ بِنُ تنّنُ ن ہوءِ --	----	ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
جو سہ رتے آپݨے تِتُ تنِ لوبھُ رتُ ن ہوءِ --	----	ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
بھےَ پئِۓ تنُ کھِیݨُ ہوءِ لوبھُ رتُ وِچہُ جاءِ --	----	ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
جِءُ بَیسنّترِ دھاتُ سُدھُ ہوءِ تِءُ ہرِ کا بھءُ دُرمتِ مَیلُ گواءِ --	----	ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
نانک تے جن سوہݨے جِ رتے ہرِ رنّگُ لاءِ --52--	----	ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥

پھرِیدا سوئی سرورُ ڈھوڈھِ لَہُ جِتھہُ لبھی وتھُ --	----	ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
چھپڑِ ڈھوڈھےَ کِیا ہووےَ چِکڑِ ڈُبےَ ہتھُ --53--	----	ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
پھرِیدا نںّڈھی کنّتُ ن راوِئو وڈی تھی مُئِیاسُ --	----	ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥
دھن کُوکینْدی گور میں تےَ سہ نا مِلِیاسُ --54--	----	ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥
پھرِیدا سِرُ پلِیا داڑی پلی مُچھاں بھی پلِیا --	----	ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆ ॥
رے من گہِلے باولے مانٔہِ کِیا رلِیا --55--	----	ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆ ॥੫੫॥
پھرِیدا کوٹھے دھکنُ کیتڑا پِر نیِدڑی نِوارِ --	----	ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
جو دِہ لدھے گانٔوے گئے وِلاڑِ وِلاڑِ --56--	----	ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
پھرِیدا کوٹھے منّڈپ ماڑِیا ایتُ ن لائے چِتُ --	----	ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥

Shahmukhi		Gurmukhi
مِٹّی پئی اتولوی کوءِ ن ہوسی مِتُ --57--	----	ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥
پھرِیدا منڈپ مالُ ن لاءِ مرگ ستانْئی چِتِ دھرِ --	----	ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
سائی جاءِ سمّھالِ جتھے ہی تءُ ونّجنْا --58--	----	ਸਾਈ ਜਾਇ ਸਮ੍ਾਲਿ ਜਿਥੈ ਹੀ ਤਉ ਵੰਞਣਾ ॥੫੮॥
پھرِیدا جنّھی کنّمی ناہِ گُنْ تے کنّمڑے وِسارِ --	Page# [1381]	ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
متُ سرمِنّدا تھیوہی سانْئی دے دربارِ --59--	----	ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥
پھرِیدا ساہِب[1] کی کرِ چاکری دِل ہی لاہِ بھرانْدِ -- | [1]صاحِب-	----	ਫਰੀਦਾ ਸਾਹਿਬ ਕੀ ਕਰਿ ਚਾਕਰੀ ਦਿਲ ਹੀ ਲਾਹਿ ਭਰਾਂਦਿ ॥
درویساں[1] نو لوڑیئے رُکھاں دی جیرانْدِ --60-- | [1]درویشاں-	----	ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥
پھرِیدا کالے مَیڈے کپڑے کالا مَیڈا ویسُ --	----	ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
گُنہی بھرِیا مےَ پھرا لوکُ کہےَ درویسُ[1] --61-- | [1]درویشُ-	----	ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥

تتی توءِ ن پلوےَ جے جلِ ٹُبی دےءِ --	----	ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥
پھرِیدا جو ڈوہاگݨِ رب دی جھُوریدی جھُورےءِ --62--	----	ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥
جاں کُیاری تا چاءُ وِیواہی تاں مامِلے --	----	ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥
پھرِیدا ایہو پچھوتاءُ وتِ کُیاری ن تھیۓ --63--	----	ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥
کلر کیری چھپڑی آءِ اُلتھے ہنّجھ --	----	ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥
چِنّجُو بوڑنِہ ناپِیوہِ اُڈݨ سنّدی ڈنّجھ --64--	----	ਚਿੰਜੂ ਬੋੜਨਿ੍ ਨਾ ਪੀਵਹਿ ਉਡਣ ਸੰਦੀ ਡੰਝ ॥੬੪॥
ہنّسُ اُڈرِ کودھّرےَ پئِیا لوکُ وِڈارݨِ جاءِ --	----	ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
گہِلا لوکُ ن جاݨدا ہنّسُ ن کودھّرا کھاءِ --65--	----	ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥
چلِ چلِ گئِیا پنّکھِیا جِنّہی وساۓ تل --	----	ਚਲਿ ਚਲਿ ਗਈਆ ਪੰਖੀਆ ਜਿਨ੍ਹੀ ਵਸਾਏ ਤਲ ॥

پھرِیدا سرُ بھرِیا بھی چلسی تھکے کول اِکل --66--	----	ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥
پھرِیدا اِٹ سِرانٹے بھُءِ سونٹُ کِیڑا لڑِئو ماسِ --	----	ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥
کیتڑِیا جُگ واپرے اِکتُ پئِیا پاسِ --67--	----	ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥
پھرِیدا بھنّنی گھڑی سونّنوی ٹُٹی ناگرلجُ --	----	ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
اجرائِیلُ[1] پھریستا کےَ گھرِ ناٹھی اجُ --68-- | [1]عزرائِیلُ-	----	ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥
پھرِیدا بھنّنی گھڑی سونّنوی ٹُوٹی ناگرلجُ --	----	ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥
جو سجنٹ بھُءِ بھارُ تھے سے کِءُ آوہِ اجُ --69--	----	ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥
پھرِیدا بے نِواجا[1] کُتِیا ایہ ن بھلی رِیتِ -- | [1]نِوازا-	----	ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
کب ہی چلِ ن آئِیا پنّجے وکھت مسِیتِ --70--	----	ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥

اُٹھُ پھرِیدا اُجُو[1] ساجِ
سُبہ[2] نِواج[3] گُجارِ[4] ــ | [1]اُضُوء۔ [2]صُبح۔ [3]نِواز۔
[4]غُزارِ۔

ੳਠੁ ਫਰੀਦਾ ਉਜੂ ਸਾਜਿ
ਸੁਬਹ ਨਿਵਾਜ ਗੁਜਾਰਿ ॥

جو سِرُ سانْئی نا نِوے
سو سِرُ کپِ اُتارِ ــ71ــ

ਜੋ ਸਿਰੁ ਸਾਂਈ ਨਾ ਨਿਵੈ
ਸੋ ਸਿਰੁ ਕਪਿ ਉਤਾਰਿ ॥੭੧॥

جو سِرُ سائی نا نِوے
سو سِرُ کیِجے کانْءِ ــ

ਜੋ ਸਿਰੁ ਸਾਈ ਨਾ ਨਿਵੈ
ਸੋ ਸਿਰੁ ਕੀਜੈ ਕਾਂਇ ॥

کُنّنے ہیٹھِ جلائیئے
بالݨ سنّدے تھاءِ ــ72ــ

ਕੁੰਨੇ ਹੇਠਿ ਜਲਾਈਐ
ਬਾਲਣ ਸੰਦੈ ਥਾਇ ॥੭੨॥

پھرِیدا کتھے تیڈے ماپِیا
جِنّہی تُو جݨِئوہِ ــ

ਫਰੀਦਾ ਕਿਥੈ ਤੈਡੇ ਮਾਪਿਆ
ਜਿਨ੍ਹੀ ਤੂ ਜਣਿਓਹਿ ॥

تے پاسہُ اوءِ لدِ گۓ
تُوںّ اجے ن پتِینْوہِ ــ73ــ

ਤੈ ਪਾਸਹੁ ਓਇ ਲਦਿ ਗਏ
ਤੂੰ ਅਜੈ ਨ ਪਤੀਣੋਹਿ ॥੭੩॥

پھرِیدا منُ میدانُ کرِ
ٹوۓ ٹبے لاہِ ــ

ਫਰੀਦਾ ਮਨੁ ਮੈਦਾਨੁ ਕਰਿ
ਟੋਏ ਟਿਬੇ ਲਾਹਿ ॥

اگے مُولِ ن آوسی
دوجک[1] سنّدی بھاہِ ــ74ــ | [1]دوزک۔

ਅਗੈ ਮੂਲਿ ਨ ਆਵਸੀ
ਦੋਜਕ ਸੰਦੀ ਭਾਹਿ ॥੭੪॥

مہلا[1] 5 ــ | [1]محلا۔

ਮਹਲਾ ੫ ॥

پھرِیدا کھالکُ[1] کھلک[2] مہِ کھلک[3] وسےَ رب ماہِ ــ ــ | [1]خالِق۔ [2]خلق۔ [3]خلق۔	----	ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
منّدا کِس نوٕ آکھیِئےَ جاں تِسُ بِنُ کوئی ناہِ ــ ــ 75 ــ ــ	----	ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
پھرِیدا جِ دِہِ نالا کپِیا جے گلُ کپہِ چُکھ ــ ــ	----	ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
پونِ ن اِتی ماملے سہاں ن اِتی دُکھ ــ ــ 76 ــ ــ	----	ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥
چبݨ چلݨ رتنّن سے سُݨیِئرہِ گئے ــ ــ	----	ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥
ہیڑے مُتی دھاہ سے جانی چلِ گئے ــ ــ 77 ــ ــ	----	ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥
پھرِیدا بُرے دا بھلا کرِ گُسا[1] منِ ن ہڈھاءِ ــ ــ | [1]غُصا۔	----	ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
دیہی روگُ ن لگئی پلےَ سبھُ کِچھُ پاءِ ــ ــ 78 ــ ــ	----	ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
پھرِیدا پنّکھ پراہُݨی دُنی سُہاوا باگُ[1] ــ ــ | [1]باغ۔	Page# [1382]	ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥

نبُتِ وجی سُبہ[1] سِ ءُ چلݨ کا کرِ ساجُ ـ ـ79ـ ـ | صُبح[1]ـ	----	ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥
پھرِیدا راتِ کتھُوری ونّڈِیےَ سُتِیا ملےَ ن بھاءُ ـ ـ	----	ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
جِنّہا نَیݨ نِینْدّراولے تِنّہا مِلݨُ کُیاءُ ـ ـ80ـ ـ	----	ਜਿੰਨ੍ਹ ਨੈਣ ਨੀਦ੍ਰਾਵਲੇ ਤਿੰਨ੍ਹ ਮਿਲਣੁ ਕੁਆਉ ॥੮੦॥
پھرِیدا مےَ جانِیا دُکھُ مُجھ کُو دُکھُ سباۓِ جگِ ـ ـ	----	ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
اُوچے چڑِ کےَ دیکھِیا تاں گھرِ گھرِ ایہا اگِ ـ ـ81ـ ـ	----	ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥
مہلا[1] 5 ـ ـ | محلا[1]ـ	----	ਮਹਲਾ ੫ ॥
پھرِیدا بھُومِ رنّگاولی منّجھِ وِسُولا باگ[1] ـ ـ | باغ[1]ـ	----	ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
جو جن پیرِ نواجِیا تِنّہا انّچ ن لاگ ـ ـ82ـ ـ	----	ਜੋ ਜਨ ਪੀਰਿ ਨਿਵਾਜਿਆ ਤਿੰਨ੍ਹ ਅੰਚ ਨ ਲਾਗ ॥੮੨॥
مہلا[1] 5 ـ ـ | محلا[1]ـ	----	ਮਹਲਾ ੫ ॥
پھرِیدا اُمر[1] سُہاوڑی سنّگِ سُونّڑی دیہ ـ ـ | عُمر[1]ـ	----	ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਵਿਰਲੇ ਕੇਈ ਪਾਈਅਨਿ੍ ਜਿੰਨ੍ਾ ਪਿਆਰੇ ਨੇਹ ॥੮੩॥	وِرلے کیئی پائیئنّہِ جِنّْہا پِیارے نیہ --83--
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥	کنّدھی وہنڑ ن ڈھاہِ تءُ بھی لیکھا دیوݨا --
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥	جِدھرِ رب رجاءِ[1] وہنڑُ تِدائُو گنّءُ کرے --84-- | [1]رضاءِ-
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥	پھرِیدا ڈُکھا سیتی دِہُ گِئیا سُولاں سیتی راتِ --
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥	کھڑا پُکارے پاتنڑی بیڑا کپر واتِ --85--
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥	لنّمی لنّمی ندی وہےَ کنّدھی کیرےَ ہیتِ --
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥	بیڑے نو کپرُ کِیا کرے جے پاتنڑ رہےَ سُچیتِ --86--
ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥	پھرِیدا گلِیں سُ سجنڑ وِیہ اِکُ ڈھُونّڈھیدی ن لہاں --
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਾ ਮਾ ਪਿਰੀ ॥੮੭॥	دھُکھاں جِءُ مانْلِیہ کارنڑِ تِنّْہا ما پِری --87--

پھرِیدا اِہُ تنُ بھئُکنڑا نِت نِت دُکھیۓَ کئُنڑُ --	----	ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
کنّنی بُجے دے رہاں کِتی وگےَ پئُنڑُ --88--	----	ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
پھرِیدا رب کھجُوری پکِیا ماکھِء نئی وہنّہِ --	----	ਫਰੀਦਾ ਰਬ ਖਜੂਰੀ ਪਕੀਆ ਮਾਖਿਅ ਨਈ ਵਹੰਨਿ੍ ॥
جو جو ونّجَیں ڈِیہڑا سو اُمر[1] ہتھ پونّنِ --89-- | [1]عُمر-	----	ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
پھرِیدا تنُ سُکا پِنجّرُ تھِیا تلِیا کھُونّڈہِ کاگ --	----	ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ ॥
اجےَ سُ ربُ ن باہُڑِئو دیکھُ بنّدے کے بھاگ --90--	----	ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
کاگا کرنّگ ڈھڈھولِیا سگلا کھائِیا ماسُ --	----	ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ ॥
اے دُءِ نَینا متِ چھُہءُ پِر دیکھن کی آس --91--	----	ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
کاگا چُونّڈِ ن پِنجّرا بسےَ ت اُڈِر جاہِ --	----	ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

جِتُ پِنجّرےَ میرا سہُ وسےَ ماسُ ن تِدُو کھاہِ ـــ92ـــ	----	ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥
پھرِیدا گورِ نمانڑیٔ سڈُ کرے نِگھرِیا گھرِ آءُ ـــ	----	ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥
سرپر مَیتھےَ آونڑا مرنڑہُ ن ڈِریاہُ ـــ93ـــ	----	ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ ॥੯੩॥
اینی لوئِنڑیٔ دیکھدِیا کیتی چلِ گئی ـــ	----	ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
پھرِیدا لوکاں آپو آپنڑی مےَ آپنڑی پئی ـــ94ـــ	----	ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥
آپُ سوارہِ مےَ مِلہِ مےَ مِلِیا سُکھُ ہوءِ ـــ	----	ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
پھرِیدا جے تُونّ میرا ہوءِ رہہِ سبھُ جگُ تیرا ہوءِ ـــ95ـــ	----	ਫਰੀਦਾ ਜੇ ਤੂੰ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
کنّدھی اُتےَ رُکھڑا کِچرکُ بنّنےَ دھِیرُ ـــ	----	ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥
پھرِیدا کچےَ بھانْڈےَ رکھیِئےَ کِچرُ تائی نِیرُ ـــ96ـــ	----	ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

پھرِیدا مہل[1] نِسکھݨ رہِ گۓ
واسا آئِیا تلِ -- | [1]محل-

ਫਰੀਦਾ ਮਹਲ ਨਿਸਖਣ ਰਹਿ ਗਏ
ਵਾਸਾ ਆਇਆ ਤਲਿ ॥

گوراں سے نِمانِڑیا
بہسنِ رُوہاں ملِ --

ਗੋਰਾਂ ਸੇ ਨਿਮਾਣੀਆ
ਬਹਸਨਿ ਰੂਹਾਂ ਮਲਿ ॥

آکِھیں سیکھا بنّدگی
چلݨُ اجُ کِ کلِ --97--

Page# [1383]

ਆਖੀਂ ਸੇਖਾ ਬੰਦਗੀ
ਚਲਣੁ ਅਜੁ ਕਿ ਕਲਿ ॥੯੭॥

پھرِیدا مُتّےَ دا بنّنا ایوےَ دِسے
جِءُ درِییاوےَ ڈھاہا --

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ
ਜਿਉ ਦਰੀਆਵੈ ਢਾਹਾ ॥

اگےَ دوجکُ[1] تِپیا سُݨیٔےَ
ہُول پوےَ کاہاہا -- | [1]دوزکُ-

ਅਗੈ ਦੋਜਕੁ ਤਪਿਆ ਸੁਣੀਐ
ਹੂਲ ਪਵੈ ਕਾਹਾਹਾ ॥

اِکنا نو سبھ سوجھی آئی
اِکِ پھِردے ویپرواہا --

ਇਕਨਾ ਨੋ ਸਭ ਸੋਝੀ ਆਈ
ਇਕਿ ਫਿਰਦੇ ਵੇਪਰਵਾਹਾ ॥

امل[1] جِ کِیتِیا دُنی وِچِ
سے درگہ اوگاہا --98-- | [1]عمل-

ਅਮਲ ਜਿ ਕੀਤਿਆ ਦੁਨੀ ਵਿਚਿ
ਸੇ ਦਰਗਹ ਓਗਾਹਾ ॥੯੮॥

پھرِیدا درِییاوےَ کنّنّھےَ بگُلا
بیَٹھا کیل کرے --

ਫਰੀਦਾ ਦਰੀਆਵੈ ਕੰਨੑੈ ਬਗੁਲਾ
ਬੈਠਾ ਕੇਲ ਕਰੇ ॥

کیل کریدے ہنّجھ نو
اچنّتے باج[1] پۓ -- | [1]باز-

ਕੇਲ ਕਰੇਦੇ ਹੰਝ ਨੋ
ਅਚਿੰਤੇ ਬਾਜ ਪਏ ॥

باج[1] پۓ تِس رب دے کیلاں وِسرِیاں -- | [1]باز-	ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
جو مَن چِت ن چیتے سن سو گالی رب کِیاں --99--	ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
ساڈھے ترّے مݨ دیہُری چلے پاݨی انّنِ --	ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
آئیو بنّدا دُنی وِچ وتِ آسُوݨی بنّھِ --	ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹਿ ॥
ملکل مئُت جاں آوسی سبھ درواجے[1] بھنّنِ -- | [1]دروازے-	ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
تِنّہا پیارِیا بھائیاں اگےَ دِتا بنّھِ --	ਤਿਨ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ ॥
ویکھہُ بنّدا چلیا چہُ جݨیا دےَ کنّھِ --	ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹਿ ॥
پھرِیدا امل[1] جِ کیتے دُنی وِچ درگہ آۓ کنّمِ --100-- | [1]عمل-	ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
پھرِیدا ہءُ بلہاری تِنّہ پنّکھِیا جنّگلِ جِنّہا واسُ --	ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥

ککرُ چُگن تھلِ وسنِ رب ن چھوڈنِ پاسُ --101--	----	ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
پھرِیدا رُتِ پھری ونُ کنّبِیا پت جھڑے جھڑِ پاہ --	----	ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
چارے کُنّڈا ڈھونّڈھِیاں رہنُ کِتھائُو ناہِ --102--	----	ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
پھرِیدا پاڑِ پٹولا دھج کری کنّبلڑی پہِرےءُ --	----	ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
جِنّہی ویسی سہُ ملےَ سیئی ویس کرےءُ --103--	----	ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
م: 3 --	----	ਮਃ ੩ ॥
کاءِ پٹولا پاڑتی کنّبلڑی پہِرےءِ --	----	ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
نانک گھر ہی بیَٹھیا سہُ ملےَ جے نیئتِ راسِ کرےءِ --104--	----	ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
م: 5 --	----	ਮਃ ੫ ॥
پھرِیدا گرب جِنّہا وڈِیائِیا دھنِ جوبنِ آگاہ --	----	ਫਰੀਦਾ ਗਰਬੁ ਜਿਨ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥

کھالی[1] حلے دھنٹی سِ ءُ ٹبے جِ ءُ مِیہاہُ ـ ـ105ـ ـ | خالی[1]ـ	----	ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
پھرِیدا تِنا مُکھ ڈراوݨے جِنا وِسارِئُون ناءُ ـ ـ	----	ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
اَیتھےَ دُکھ گھݨیرِیا اگےَ ٹھئُرن ٹھاءُ ـ ـ106ـ ـ	----	ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
پھرِیدا پِچھل راتِ ن جاگِئوہِ جِیودڑو مُئِوہِ ـ ـ	----	ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
جے تےَ ربُ وِسارِیا ت ربِ ن وِسرِئوہِ ـ ـ107ـ ـ	----	ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥
م: 5 ـ ـ	----	ਮਃ ੫ ॥
پھرِیدا کنّتُ رنّگاولا وڈا ویمُہتاجُ ـ ـ	----	ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
الہ سیتی رتِیا ایہُ سچاواں ساجُ ـ ـ108ـ ـ	----	ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
م: 5 ـ ـ	----	ਮਃ ੫ ॥
پھرِیدا دُکھُ سُکھُ اِکُ کرِ دِل تے لاہِ وِکارُ ـ ـ	----	ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

الہ بھاوے سو بھلا تاں لبھی دربارُ ـــ109ـــ	----	ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
م: 5 ــ	----	ਮਃ ੫ ॥
پھرِیدا دُنی وجائی وجدی تُوںَ بھی وجہِ نالِ ــ	----	ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
سوئی جیءُ ن وجدا جِسُ الہُ کردا سار ـــ110ـــ	----	ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
م: 5 ــ	----	ਮਃ ੫ ॥
پھرِیدا دِلُ رتا اِسُ دُنی سِءُ دُنی ن کِتےَ کنّمِ ــ	----	ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
مِسل[1] پھکیراں[2] گاکھڑی سُ پائیۓ پُور کرنّمِ ـــ111ـــ | [1]مِشل- [2]فقِیراں-	----	ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥
ہِلے پہرے پھُلڑا پھلُ بھی پچھا راتِ ــ	Page# [1384]	ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
جو جاگنّنِہ لہنّنِ سے سائی کنّنو داتِ ـــ112ـــ	----	ਜੋ ਜਾਗੰਨਿ੍ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥
داتی ساہِب[1] سنّدِییا کِیا چلے تِسُ نالِ ــ | [1]صاحِب-	----	ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

ਇਕਿ ਜਾਗੰਦੇ ਨਾ ਲਹਨਿ੍
ਇਕਨ੍ਾ ਸੁਤਿਆ ਦੇਇ ਉਠਾਲਿ ॥੧੧੩॥

اِکِ جاگنّدے نا لہنّہِ
اِکنّہا سُتِیا دےءِ اُٹھالِ --113--

ਢੂਢੇਦੀਏ ਸੁਹਾਗ ਕੂ
ਤਉ ਤਨਿ ਕਾਈ ਕੋਰ ॥

ڈھُوڈھیدِیئے سُہاگ کُو
تءُ تنِ کائی کور --

ਜਿਨ੍ਾ ਨਾਉ ਸੁਹਾਗਣੀ
ਤਿਨ੍ਾ ਝਾਕ ਨ ਹੋਰ ॥੧੧੪॥

جِنّہا ناءُ سُہاگݨی
تِنّہا جھاک ن ہور --114--

ਸਬਰ ਮੰਝ ਕਮਾਣ
ਏ ਸਬਰੁ ਕਾ ਨੀਹਣੋ ॥

سبر[1] منّجھ کماݨ
اے سبرُ[2] کانِیہݨو -- | [1]صبر- [2]صبرُ-

ਸਬਰ ਸੰਦਾ ਬਾਣੁ
ਖਾਲਕੁ ਖਤਾ ਨ ਕਰੀ ॥੧੧੫॥

سبر[1] سنّدا باݨُ
کھالکُ[2] کھتا[3] ن کری --115-- | [1]صبر-
[2]خالقُ- [3]خطا-

ਸਬਰ ਅੰਦਰਿ ਸਾਬਰੀ
ਤਨੁ ਏਵੈ ਜਾਲੇਨਿ੍ ॥

سبر[1] انّدرِ سابری[2]
تنُ ایوےَ جالینّہِ -- | [1]صبر- [2]صابری-

ਹੋਨਿ ਨਜੀਕਿ ਖੁਦਾਇ ਦੈ
ਭੇਤੁ ਨ ਕਿਸੈ ਦੇਨਿ ॥੧੧੬॥

ہونِ نجِیکِ کھُداءِ[1] دےَ
بھیتُ ن کسےَ دینِ --116-- | [1]خُداءِ-

ਸਬਰੁ ਏਹੁ ਸੁਆਉ
ਜੇ ਤੂੰ ਬੰਦਾ ਦਿੜੁ ਕਰਹਿ ॥

سبرُ[1] ایہُ سُیاءُ
جے تُوںّ بنّدا دِڑُ کرہِ -- | [1]صبرُ-

ਵਧਿ ਥੀਵਹਿ ਦਰੀਆਉ
ਟੁਟਿ ਨ ਥੀਵਹਿ ਵਾਹੜਾ ॥੧੧੭॥

ودھِ تھِیوہِ دِرییاءُ
ٹُٹِ ن تھِیوہِ واہڑا --117--

پھرِیدا درویسی[1] گاکھڑی چوپڑی پرِیتِ -- | [1]درویشی-	----	ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥
اِکنِ کِنےَ چالیئےَ درویساوی[1] رِیتِ --118-- | [1]درویشاوی-	----	ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥
تنُ تپےَ تنُور جِءُ بالنُ ہڈ بلنّنِ --	----	ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ੍ ॥
پَیری تھکاں سِرِ جُلاں جے مُوںَ پِری مِلنّنِ --119--	----	ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ੍ ॥੧੧੯॥
تنُ ن تپاءِ تنُور جِءُ بالنُ ہڈ ن بالِ --	----	ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
سِرِ پَیری کِیا پھیڑِیا اندرِ پِری نِہالِ --120--	----	ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥
ہءُ ڈھُوڈھیدی سجنٹا سجنُ مَیڈے نالِ --	----	ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
نانک الکھُ ن لکھیئےَ گُرمُکھِ دےءِ دِکھالِ --121--	----	ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥
ہنّسا دیکھِ ترنّدِیا بگا آئِیا چاءُ --	----	ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥

ڈُبِ مُۓ بگ بپڑُے سِرُ تلِ اُپرِ پاۓ --122--	----	ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥
مےَ جانِٹیا وڈ ہنّسُ ہےَ تاں مےَ کیتا سنّگُ --	----	ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥
جے جاناٹا بگُ بپُڑا جنمِ ن بھیڑی انّگُ --123--	----	ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥
کِیا ہنّسُ کِیا بگُلا جا کءُ ندرِ دھرے --	----	ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥
جے تِسُ بھاوےَ نانکا کاگہُ ہنّسُ کرے --124--	----	ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥
سرور پنّکھی ہیکڑو پھاہِیوال پچاس --	----	ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
اِہُ تنُ لہری گڈُ تھِیا سچے تیری آس --125--	----	ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥
کونٹُ سُ اکھرُ کونٹُ گنٹُ کونٹُ سُ منٹِیا منّتُ --	----	ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
کونٹُ سُ ویسو ہءُ کری جِتُ وسِ آوےَ کنّتُ --126--	----	ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥

نِونْ سُ اکھرُ کھونْ گنْ جِہبا منِٹیا منّت --	----	ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
اے ترے بھینے ویس کرِ تاں وس آوی کنّت --127--	----	ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
متِ ہودی ہوءِ ایانا --	----	ਮਤਿ ਹੋਦੀ ਹੋਇ ਇਆਣਾ ॥
تانْ ہودے ہوءِ نتانا --	----	ਤਾਣ ਹੋਦੇ ਹੋਇ ਨਿਤਾਣਾ ॥
انْہودے آپُ ونڈائے --	----	ਅਣਹੋਦੇ ਆਪੁ ਵੰਡਾਏ ॥
کو ایسا بھگتُ سدائے --128--	----	ਕੋ ਐਸਾ ਭਗਤੁ ਸਦਾਏ ॥੧੨੮॥
اِکُ پھکا ن گالاءِ سبھنا مےَ سچا دھنی --	----	ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ہیاءُ ن کیہی ٹھاہِ مانک سبھ امولوے --129--	----	ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥
سبھنا من مانک ٹھاہنُ مولِ مچانگوا --	----	ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
جے تءُ پِرییا دی سِک ہیاءُ ن ٹھاہے کہی دا --130--	----	ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
ੴ ستنامُ کرتا پُرکھُ نربھءُ نرویرُ اکال مورتِ اجونی سیبھنّ گرپرسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
سوَیے سرّی مُکھباکّ مہلا[1] 5 -- | [1]محلا-	Page# [1385]	ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ ॥

آدِ پُرکھ کرتار کرݨ کارݨ سبھ آپے --	----	ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
سرب رہِئو بھرپُورِ سگل گھٹ رہِئو بِیاپے --	----	ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
بِّیاپتُ دیکھیٔے جگتِ جانےَ کئُنُ تیری گتِ سرب کی رکھّیا کرےَ آپے ہرِ پتِ --	----	ਬ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯਾ ਕਰੈ ਆਪੇ ਹਰਿ ਪਤਿ ॥
اِبناسی ابِگت آپے آپِ اُتپتِ --	----	ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥
ایکےَ تُوہی ایکےَ ان ناہی تُم بھتِ --	----	ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
ہرِ انّتُ ناہی پاراوارُ کئُنُ ہےَ کرےَ بیِچارُ جگت پِتا ہےَ سّرب پّران کو ادھارُ --	----	ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
جنُ نانکُ بھگتُ درِ تُلِ بّرہم سمسرِ ایک جیِہ کِیا بکھانےَ --	----	ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ہاں کِ بلِ بلِ بلِ بلِ سد بلِہارِ --1--	----	ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
انّمرِت پّرواہ سرِ اتُل بھنّڈار بھرِ پرےَ ہی تے پرےَ اپر اپار پرِ --	----	ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
آپنو بھاونُ کرِ منّترِ ن دُوسرو دھرِ اوپتِ پرلو ایکےَ نِمکھ تُ گھرِ --	----	ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੋ ਏਕੈ ਨਿਮਖ ਤੁ ਘਰਿ ॥

آن ناہی سمسرِ اُجیارو نِرمرِ کوٹِ پراچھت جاہِ نام لیئے ہرِ ہرِ --	----	ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
جنُ نانکُ بھگتُ دِر تُلِ بَرہم سمسرِ ایک جِیہ کِیا بکھانے --	----	ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ہاں کِ بلِ بلِ بلِ بلِ سد بلِہارِ --2--	----	ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
سگل بھون دھارے ایک تھیں کیئے بِستھارے پُورِ رہئیو سَرب مہِ آپ ہے نِرارے --	----	ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥
ہرِ گُن ناہی انّت پارے جی ء جنّت سبھِ تھارے سگل کو داتا ایکے الکھ مُرارے --	----	ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥
آپ ہی دھارن دھارے کُدرتِ[1] ہے دیکھارے برنُ چِہنُ ناہی مُکھ ن مسارے -- |	----	ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥
[1]قُدرتِ-		
جنُ نانکُ بھگتُ دِر تُلِ بَرہم سمسرِ ایک جِیہ کِیا بکھانے --	Page# [1386]	ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥

ہاں کِ بلِ بلِ بلِ بلِ
سد بلِہارِ --3--

ਹਾਂ ਕਿ ਬਲਿ ਬਲਿ ਬਲਿ ਬਲਿ
ਸਦ ਬਲਿਹਾਰਿ ॥੩॥

سرب گُݨ نِدھانّ کِیمتِ[1] ن گِیانّ دھِیانّ
اُوچے تے اُوچو جانیجےَ پرّبھ تیرو تھانّ --

ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯਾਨੰ ਧ੍ਯਾਨੰ
ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥

[1] قیمتِ۔

مَنُ دھنُ تیرو پرّانّ ایکےَ سُوتِ ہےَ جہانّ
کون اُپما دےءُ بڈے تے بڈانّ --

ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ
ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥

جانےَ کئُنُ تیرو بھےءُ الکھ اپار دےءُ
اکل کلا ہےَ پرّبھ سرب کو دھانّ --

ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ
ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥

جنُ نانکُ بھگتُ دِر تُلِ برّہم سمسرِ
ایک جیِہ کیا بکھانےَ --

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ
ਸਮਸਰਿ
ਏਕ ਜੀਹ ਕਿਆ ਬਖਾਨੈ ॥

ہاں کِ بلِ بلِ بلِ بلِ
سد بلِہارِ --4--

ਹਾਂ ਕਿ ਬਲਿ ਬਲਿ ਬਲਿ ਬਲਿ
ਸਦ ਬਲਿਹਾਰਿ ॥੪॥

نِرنّکارُ آکار اچھل
پُورن ابِناسی --

ਨਿਰੰਕਾਰੁ ਆਕਾਰ ਅਛਲ
ਪੂਰਨ ਅਬਿਨਾਸੀ ॥

ہرکھونّت آننّت رُوپ
نِرمل بِگاسی --

ਹਰਖਵੰਤ ਆਨੰਤ ਰੂਪ
ਨਿਰਮਲ ਬਿਗਾਸੀ ॥

گُݨ گاوہِ بیئنّت
انّتُ اِکُ تِلُ ناہی پاسی --

ਗੁਣ ਗਾਵਹਿ ਬੇਅੰਤ
ਅੰਤੁ ਇਕੁ ਤਿਲੁ ਨਾਹੀ ਪਾਸੀ ॥

جا کءُ ہونِہِ کرِپال
سُ جنُ پّربھ تُمہِ مِلاسی --

ਜਾ ਕਉ ਹੋਹਿ ਕ੍ਰਿਪਾਲ
ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥

دھنّنِ دھنّنِ تے دھنّنِ جن
جِہ کرِپالُ ہرِ ہرِ بھیءُ --

ਧੰਨਿ ਧੰਨਿ ਤੇ ਧੰਨਿ ਜਨ
ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥

ہرِ گُرُ نانکُ جِن پرسِءُ
سِ جنم مرنْ دُہ تھے رہِئو --5--

ਹਰਿ ਗੁਰੁ ਨਾਨਕੁ ਜਿਨ ਪਰਸਿਅਉ
ਸਿ ਜਨਮ ਮਰਣ ਦੁਹ ਥੇ ਰਹਿਓ ॥੫॥

ستِ ستِ ہرِ ستِ ستِ
ستے ستِ بھݨیٔے --

ਸਤਿ ਸਤਿ ਹਰਿ ਸਤਿ ਸਤਿ
ਸਤੇ ਸਤਿ ਭਣੀਐ ॥

دُوسر آن ن اورُ
پُرکھُ پئُوراتنُ سُݨیٔے --

ਦੂਸਰ ਆਨ ਨ ਅਵਰੁ
ਪੁਰਖੁ ਪਉਰਾਤਨੁ ਸੁਣੀਐ ॥

انّمرِتُ ہرِ کو نامُ لَیت
منِ سبھ سُکھ پاۓ --

ਅੰਮ੍ਰਿਤੁ ਹਰਿ ਕੋ ਨਾਮੁ ਲੈਤ
ਮਨਿ ਸਭ ਸੁਖ ਪਾਏ ॥

جیہ رسن چاکھِئو
تیہ جن ترِپتِ اگھاۓ --

ਜੇਹ ਰਸਨ ਚਾਖਿਓ
ਤੇਹ ਜਨ ਤ੍ਰਿਪਤਿ ਅਘਾਏ ॥

جِہ ٹھاکُرُ سُپرسنّنُ بھیو[1]
ستسنّگتِ تِہ پیارُ -- | [1]بھیو-

ਜਿਹ ਠਾਕੁਰੁ ਸੁਪ੍ਰਸੰਨੁ ਭਯੋ
ਸਤਸੰਗਤਿ ਤਿਹ ਪਿਆਰੁ ॥

ہرِ گُرُ نانکُ جِنّہ پرسِئو
تِنّہ سبھ کُل کیئو اُدھارُ --6--

ਹਰਿ ਗੁਰੁ ਨਾਨਕੁ ਜਿਨ੍ਹ ਪਰਸਿਓ
ਤਿਨ੍ਹ ਸਭ ਕੁਲ ਕੀਓ ਉਧਾਰੁ ॥੬॥

سچُ سبھا دِیباݨُ سچُ سچے پہِ دھرِئو --	----	ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥
سچےَ تکھتِ[1] نِواسُ سچُ تپاوسُ کرِئو -- | [1]تختِ-	----	ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥
سچِ سِرجِیِءُ سنّسارُ آپِ آبھُلُ ن بھُلءُ --	----	ਸਚਿ ਸਿਰਜਿੵਉ ਸੰਸਾਰੁ ਆਪਿ ਆਭੁਲੁ ਨ ਭੁਲਉ ॥
رتن نامُ اپارُ کِیم[1] نہُ پوےَ امُلءُ -- | [1]قِیم-	----	ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥
جِہ کرِپالُ ہوِیءُ گوبِنّدُ[1] سرب سُکھ تِنہُو پاۓ -- | [1]گوبِنّدُ-	----	ਜਿਹ ਕ੍ਰਿਪਾਲੁ ਹੋਯਉ ਗੋਬਿੰਦੁ ਸਰਬ ਸੁਖ ਤਿਨਹੂ ਪਾਏ ॥
ہرِ گرُ نانکُ جِنّہ پرسِئو تے بہُڑِ پھِرِ جوِن ن آۓ --7--	----	ਹਰਿ ਗੁਰੁ ਨਾਨਕੁ ਜਿਨ੍ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥
کونُ جوگُ کئُنُ گّیانُ دھّیانُ کون بِدھِ اُسّتتِ کرِیۓَ --	----	ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥
سِدھ سادھِک تیتِیس کوڑِ تِرُ کِیم[1] ن پرِیۓَ -- | [1]قِیم-	----	ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥
بّرہمادِک سنکادِ سیکھ گُݨ انّتُ ن پاۓ --	----	ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥

ਅਗਹੁ ਗਹਿਓ ਨਹੀ ਜਾਇ
ਪੂਰਿ ਸ੍ਰਬ ਰਹਿਓ ਸਮਾਏ ॥

اگہُ گہِئو نہی جاءِ
پُورِ سّرب رہِئو سماۓ --

ਜਿਹ ਕਾਟੀ ਸਿਲਕ ਦਯਾਲ ਪ੍ਰਭਿ
ਸੇਇ ਜਨ ਲਗੇ ਭਗਤੇ ॥

جِہ کاٹی سِلک دیال پّربھِ
سےءِ جن لگے بھگتے --

ਹਰਿ ਗੁਰੁ ਨਾਨਕੁ ਜਿਨ੍ ਪਰਸਿਓ
ਤੇ ਇਤ ਉਤ ਸਦਾ ਮੁਕਤੇ ॥੮॥

ہرِ گُرُ نانکُ جِنّہ پرسِئو
تے اِت اُت سدا مُکتے --8--

ਪ੍ਰਭ ਦਾਤਉ ਦਾਤਾਰ
ਪਰ੍ਯ੍ਯਿਉ ਜਾਚਕੁ ਇਕੁ ਸਰਨਾ ॥

پّربھ داتءُ داتار
پّریءُ جاچکُ اِکُ سرنا --

ਮਿਲੈ ਦਾਨੁ ਸੰਤ ਰੇਨ
ਜੇਹ ਲਗਿ ਭਉਜਲੁ ਤਰਨਾ ॥

ملےَ دانُ سنّت رین
جیہ لگِ بھءُجلُ ترنا --

ਬਿਨਤਿ ਕਰਉ ਅਰਦਾਸਿ
ਸੁਨਹੁ ਜੇ ਠਾਕੁਰ ਭਾਵੈ ॥

بِنتِ کرءُ ارداسِ[1]
سُنہُ جے ٹھاکر بھاوےَ -- | [1]عرداِس-

ਦੇਹੁ ਦਰਸੁ ਮਨਿ ਚਾਉ
ਭਗਤਿ ਇਹੁ ਮਨੁ ਠਹਰਾਵੈ ॥

دیہُ درسُ منِ چاءُ
بھگتِ اِہُ منُ ٹھہراوےَ --

ਬਲਿਓ ਚਰਾਗੁ ਅੰਧ੍ਯ੍ਯਾਰ ਮਹਿ
ਸਭ ਕਲਿ ਉਧਰੀ ਇਕ ਨਾਮ ਧਰਮ ॥

Page# [1387]

بلِئو چراگُ[1] انّدھیار مہِ
سبھ کلِ اُدھری اِک نام دھرم -- |
[1]چراغُ-

ਪ੍ਰਗਟੁ ਸਗਲ ਹਰਿ ਭਵਨ ਮਹਿ
ਜਨੁ ਨਾਨਕੁ ਗੁਰੁ ਪਾਰਬ੍ਰਹਮੁ ॥੯॥

پّرگٹُ سگل ہرِ بھون مہِ
جنُ نانکُ گُرُ پاربّرہمُ --9--

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫

سویے سّری مُکھباکّی مہلا[1] 5 | [1]محلا-

ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
کاچی دیہ موہ پھُنِ بانْدھی سٹھ کٹھور کُچیل کُگیانی --	----	ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥
دھاوت بھّرمت رہنُ نہی پاوت پاربّرہم کی گتِ نہی جانی --	----	ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥
جوبن رُوپ مائِیا مد ماتا بِچرت بِکل بڈَو ابھِمانی --	----	ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥
پر دھن پر اپواد نارِ نِنّدا یہ میٹھی جیء ماہِ ہِتانی --	----	ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥
بلبنّچ چھپِ کرت اُپاوا پیکھت سُنت پّربھ انّترجامی --	----	ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥
سِیل دھرم دیا سُچ ناسّتِ آئِئو سرنِ جیء کے دانی --	----	ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥
کارنْ کرنْ سمرتھ سِریدھر راکھِ لیہُ نانک کے سُیامی --1--	----	ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥
کِیرتِ کرن سرن منموہن جوہن پاپ بِدارن کءُ --	----	ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥
ہرِ تارن ترن سمرتھ سبھےَ بِدھِ کُلہ سموُہ اُدھارن سءُ --	----	ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥

چِت چیتِ اچیت جانِ ستسنّگتِ بھرم انّدھیر موہِئو کت دھنْءُ --	----	ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧੰਉ ॥
مُورت گھری چسا پلُ سِمرن رام نامُ رسنا سنّگِ لءُ --	----	ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥
ہوچھءُ کاجُ الپ سُکھ بنّدھن کوٹِ جنّم کہا دُکھ بھنْءُ --	----	ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭੰਉ ॥
سِکھّیا سنّت نامُ بھجُ نانک رام رنّگِ آتم سِءُ رنْءُ --2--	----	ਸਿਖ੍ਯ਼ਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰੰਉ ॥੨॥
رنّچک ریت کھیت تنِ نِرمِت دُرلبھ دیہ سوارِ دھری --	----	ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥
کھان پان سودھے سُکھ بھُنّچت سنّکٹ کاٹِ بِپتِ ہری --	----	ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥
مات پِتا بھائی اُر بنّدھپ بُوجھن کی سبھ سُوجھ پری --	----	ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥
بردھمان ہووت دِن پّرتِ نِت آوت نِکٹِ بِکھنّم جری --	----	ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥
رے گُن ہِین دِین مائِیا کّرِم سِمرِ سُیامی ایک گھری --	----	ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥

کرُ گہِ لیہُ کرِپال کرِپا ندھِ نانک کاٹِ بھرنّم بھری --3--	----	ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥
رے من مُوس بِلا مہِ گربت کرتب کرت مہاں مُگھناں --	----	ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥
سنّپت دول جھول سنّگِ جھُولت مائِیا مگن بھرّمت گھُگھنا --	----	ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥
سُت بنِتا ساجن سُکھ بنّدھپ تا سِءُ موہُ بڈھِئو سُ گھنا --	----	ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥
بوئِئو بیجُ اہنّ مم انکُرُ بیتت ائُدھ کرت اگھناں --	----	ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥
مرتُ منّجار پسارِ مُکھُ نرکھت بھُنّچت بھُگتِ بھُوکھ بھُکھنا --	----	ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥
سِمرِ گُپال دئِیال ستسنّگتِ نانک جگُ جانت سُپنا --4--	----	ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥
دیہ ن گیہ ن نیہ ن نِیتا مائِیا مت کہا لءُ گارہُ --	----	ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥
چھترّ ن پترّ ن چئُر ن چاور بہتی جات رِدےَ ن بِچارہُ --	Page# [1388]	ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥

رتھ ن اسّو ن گج سِنگھاسن چھِن مہِ تیاگت نانگ سِدھارہُ --	-----	ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥
سُور ن بِیر ن مِیر ن کھانن سنگِ ن کوئُو دِرسٹ نِہارہُ --	-----	ਸੂਰ ਨ ਬੀਰ ਨ ਮੀਰ ਨ ਖਾਨੰ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥
کوٹ ن اوٹ ن کوس ن چھوٹا کرت بِکار دوئُو کر جھارہُ --	-----	ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥
مِتّر ن پُتّر کلتّر ساجن سکھ اُلٹت جات بِرکھ کی چھانْرہُ --	-----	ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥
دِین دیال پُرکھ پّربھ پُورن چھِن چھِن سِمرہُ اگم اپارہُ --	-----	ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥
سّرِیپت ناتھ سرنِ نانک جن ہے بھگونّت کرِپا کرِ تارہُ --5--	-----	ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥
پّران مان دان مگ جوہن ہیت چِیتُ دے لے لے پاری --	-----	ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥
ساجن سَین مِیت سُت بھائی تاہُو تے لے رکھی نِراری --	-----	ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥
دھاون پاون کُور کماون اِہ بِدھِ کرت اَئُدھ تن جاری --	-----	ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥

کرم دھرم سنّجم سُچ نیما
چنّچل سنّگِ سگل بِدھِ ہاری --

ਕਰਮ ਧਰਮ ਸੰਜਮ ਸੁਚ ਨੇਮਾ
ਚੰਚਲ ਸੰਗਿ ਸਗਲ ਬਿਧਿ ਹਾਰੀ ॥

پسُ پنکھی برکھ استھاور
بہُ بِدھِ جونِ بھرمِئو اتِ بھاری --

ਪਸੁ ਪੰਖੀ ਬਿਰਖ ਅਸਥਾਵਰ
ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ॥

کھِنُ پلُ چسا نامُ نہی سِمرِئو
دِینا ناتھ پرانپتِ ساری --

ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ
ਦੀਨਾ ਨਾਥ ਪ੍ਰਾਨਪਤਿ ਸਾਰੀ ॥

کھان پان میٹھ رس بھوجن
انّت کی بار ہوت کت کھاری --

ਖਾਨ ਪਾਨ ਮੀਠ ਰਸ ਭੋਜਨ
ਅੰਤ ਕੀ ਬਾਰ ਹੋਤ ਕਤ ਖਾਰੀ ॥

نانک سنّت چرن سنّگِ اُدھرے
ہورِ مائیا مگن چلے سبھِ ڈاری --6--

ਨਾਨਕ ਸੰਤ ਚਰਨ ਸੰਗਿ ਉਧਰੇ
ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥

برہمادِک سِو چھنّد مُنیسُر
رسکِ رسکِ ٹھاکُر گُن گاوت --

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ
ਰਸਕਿ ਰਸਕਿ ਠਾਕੁਰ ਗੁਨ ਗਾਵਤ ॥

اِنّدر مُنِنّدر کھوجتے گورکھ
دھرنِ گگن آوت پھُنِ دھاوت --

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ
ਧਰਣਿ ਗਗਨ ਆਵਤ ਫੁਨਿ ਧਾਵਤ ॥

سِدھ منکھّی دیو ارُ دانو
اِکُ تِلُ تا کو مرمُ ن پاوت --

ਸਿਧ ਮਨੁਖ੍ ਦੇਵ ਅਰੁ ਦਾਨਵ
ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥

پریء پربھ پریت پریم رس بھگتی
ہرِ جن تا کے درسِ سماوت --

ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ
ਹਰਿ ਜਨ ਤਾ ਕੈ ਦਰਸਿ ਸਮਾਵਤ ॥

ਤਿਸਹਿ ਤਿਆਗਿ ਆਨ ਕਉ ਜਾਚਹਿ
ਮੁਖ ਦੰਤ ਰਸਨ ਸਗਲ ਘਸਿ ਜਾਵਤ ॥

تِسہِ تیاگِ آن کءُ جاچہِ
مُکھ دنّت رسن سگل گھسِ جاوت --

ਰੇ ਮਨ ਮੂੜ ਸਿਮਰਿ ਸੁਖਦਾਤਾ
ਨਾਨਕ ਦਾਸ ਤੁਝਹਿ ਸਮਝਾਵਤ ॥੭॥

رے من مُوڑ سِمرِ سُکھداتا
نانک داس تُجھہِ سمجھاوت --7--

ਮਾਇਆ ਰੰਗ ਬਿਰੰਗ ਕਰਤ ਭ੍ਰਮ
ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥

مائیا رنّگ بِرنّگ کرت بھّرم
موہ کے کُوپِ گُبارِ[1] پرِئو ہے -- | [1]غُبار-

ਏਤਾ ਗਬੁ ਅਕਾਸਿ ਨ ਮਾਵਤ
ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥

ایتا گبُ اکاسِ ن ماوت
بِسٹا اسّت کّرِمِ اُدرُ بھرِئو ہے --

ਦਹ ਦਿਸ ਧਾਇ ਮਹਾ ਬਿਖਿਆ ਕਉ
ਪਰ ਧਨ ਛੀਨਿ ਅਗਿਆਨ ਹਰਿਓ ਹੈ ॥

دہ دِس دھاءِ مہا بِکھیا کءُ
پر دھن چھینِ اگیان ہرِئو ہے --

ਜੋਬਨ ਬੀਤਿ ਜਰਾ ਰੋਗਿ ਗ੍ਰਸਿਓ
ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥

جوبن بیتِ جرا روگِ گّرسِئو
جمدُوتن ڈنّنُ مِرتُ مرِئو ہے --

ਅਨਿਕ ਜੋਨਿ ਸੰਕਟ ਨਰਕ ਭੁੰਚਤ
ਸਾਸਨ ਦੂਖ ਗਰਤਿ ਗਰਿਓ ਹੈ ॥

انِک جونِ سنّکٹ نرک بھُنّچت
ساسن دُوکھ گّرتِ گرِئو ہے --

ਪ੍ਰੇਮ ਭਗਤਿ ਉਧਰਹਿ ਸੇ ਨਾਨਕ
ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥

پّریم بھگتِ اُدھرہِ سے نانک
کرِ کرِپا سنّتُ آپِ کرِئو ہے --8--

ਗੁਣ ਸਮੂਹ ਫਲ ਸਗਲ ਮਨੋਰਥ
ਪੂਰਨ ਹੋਈ ਆਸ ਹਮਾਰੀ ॥

گُنّ سموُہ پھل سگل منورتھ
پُورن ہوئی آس ہماری --

اَئُکھدھ مَنّتر تَنّتر پر دُکھ ہر
سرب روگ کھنّڈنْ گُنکاری --

ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ
ਸਰਬ ਰੋਗ ਖੰਡਣ ਗੁਣਕਾਰੀ ॥

کامِ کّرودھ مد متسر تّرِسنا
بِنسِ جاہِ ہرِ نامُ اُچاری --

ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ
ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥

اِسنان دان تاپن سُچِ کِرِیا
چرنْ کمل ہِردے پّربھ دھاری --

Page#
[1389]

ਇਸਨਾਨ ਦਾਨ ਤਾਪਨ ਸੁਚਿ ਕਿਰਿਆ
ਚਰਣ ਕਮਲ ਹਿਰਦੈ ਪ੍ਰਭ ਧਾਰੀ ॥

ساجن مِیت سکھا ہرِ بنّدھپ
جیء دھان پّربھ پّران ادھاری --

ਸਾਜਨ ਮੀਤ ਸਖਾ ਹਰਿ ਬੰਧਪ
ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥

اوٹ گہی سُیامی سمرتھ
نانک داس سدا بلِہاری --9--

ਓਟ ਗਹੀ ਸੁਆਮੀ ਸਮਰਥਹ
ਨਾਨਕ ਦਾਸ ਸਦਾ ਬਲਿਹਾਰੀ ॥੯॥

آودھ کٹِئو ن جات
پّریم رس چرن کمل سنگِ --

ਆਵਧ ਕਟਿਓ ਨ ਜਾਤ
ਪ੍ਰੇਮ ਰਸ ਚਰਨ ਕਮਲ ਸੰਗਿ ॥

داونِ بنّدھِئو ن جات
بِدھے من درس مگِ --

ਦਾਵਨਿ ਬੰਧਿਓ ਨ ਜਾਤ
ਬਿਧੇ ਮਨ ਦਰਸ ਮਗਿ ॥

پاوک جرِئو ن جات
رہِئو جن دھُورِ لگِ --

ਪਾਵਕ ਜਰਿਓ ਨ ਜਾਤ
ਰਹਿਓ ਜਨ ਧੂਰਿ ਲਗਿ ॥

نِیرُ ن ساکِس بورِ
چلہِ ہرِ پنّتھِ پگِ --

ਨੀਰੁ ਨ ਸਾਕਸਿ ਬੋਰਿ
ਚਲਹਿ ਹਰਿ ਪੰਥਿ ਪਗਿ ॥

نانک روگ دوکھ اگھ موہ
چھِدے ہرِ نام کھگِ --1--10--

ਨਾਨਕ ਰੋਗ ਦੋਖ ਅਘ ਮੋਹ
ਛਿਦੇ ਹਰਿ ਨਾਮ ਖਗਿ ॥੧॥੧੦॥

اُدمُ کرِ لاگے بہُ بھاتی
بِچرہِ انِک ساسترّ بہُ کھٹُویا --

ਉਦਮੁ ਕਰਿ ਲਾਗੇ ਬਹੁ ਭਾਤੀ
ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥

بھسم لگاءِ تیرتھ بہُ بھّرمتے
سُوکھم دیہ بنّدھہِ بہُ جٹُویا --

ਭਸਮ ਲਗਾਇ ਤੀਰਥ ਬਹੁ ਭ੍ਰਮਤੇ
ਸੂਖਮ ਦੇਹ ਬੰਧਹਿ ਬਹੁ ਜਟੂਆ ॥

بِنُ ہرِ بھجن سگل دُکھ پاوت
جِءُ پّریم بڈھاءِ سُوت کے ہٹُویا --

ਬਿਨੁ ਹਰਿ ਭਜਨ ਸਗਲ ਦੁਖ ਪਾਵਤ
ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥

پُوجا چکّر کرت سومپاکا
انِک بھانْتِ تھاٹہِ کرِ تھٹُویا
--2--11--20--

ਪੂਜਾ ਚਕ੍ਰ ਕਰਤ ਸੋਮਪਾਕਾ
ਅਨਿਕ ਭਾਂਤਿ ਥਾਟਹਿ ਕਰਿ ਥਟੂਆ
॥੨॥੧੧॥੨੦॥

سوئیۓ مہلے[1] پہلے کے 1 | محلے[1] ---- ਸਵਈਏ ਮਹਲੇ ਪਹਿਲੇ ਕੇ ੧

ੴ سَتگُر پّرسادِ -- ---- ੴ ਸਤਿਗੁਰ ਪ੍ਰਸਾਦਿ ॥

اِک مَنِ پُرکھُ دھیاءِ برداتا -- ---- ਇਕ ਮਨਿ ਪੁਰਖੁ ਧਿਆਇ ਬਰਦਾਤਾ ॥

سنّت سہارُ سدا بِکھیاتا -- ---- ਸੰਤ ਸਹਾਰੁ ਸਦਾ ਬਿਖਿਆਤਾ ॥

تاسُ چرن لے ردے بساوءُ -- ---- ਤਾਸੁ ਚਰਨ ਲੇ ਰਿਦੈ ਬਸਾਵਉ ॥

تءُ پرم گُرو نانک گُن گاوءُ --1-- ---- ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥

گاوءُ گُن پرم گُرو سُکھ ساگر
دُرت نِوارنْ سبد سرے --

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ
ਦੁਰਤ ਨਿਵਾਰਣ ਸਬਦ ਸਰੇ ॥

گاوہِ گنّبھیر دھیر مت ساگر
جوگی جنگم دھیانُ دھرے --

ਗਾਵਹਿ ਗੰਭੀਰ ਧੀਰ ਮਤਿ ਸਾਗਰ
ਜੋਗੀ ਜੰਗਮ ਧਿਆਨੁ ਧਰੇ ॥

گاوہِ اِندّرادِ بھگت پرہلادِک
آتم رسُ جِن جانِئو --

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ
ਆਤਮ ਰਸੁ ਜਿਨਿ ਜਾਣਿਓ ॥

کبِ کل سُجسُ گاوءُ گر نانک
راجُ جوگُ جِن مانِئو --2--

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ
ਰਾਜੁ ਜੋਗੁ ਜਿਨਿ ਮਾਣਿਓ ॥੨॥

گاوہِ جنکادِ جُگتِ جوگیسُر
ہرِ رس پُورن سرب کلا --

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ
ਹਰਿ ਰਸ ਪੂਰਨ ਸਰਬ ਕਲਾ ॥

گاوہِ سنکادِ سادھ سِدھادِک
مُنِ جن گاوہِ اچھل چھلا --

ਗਾਵਹਿ ਸਨਕਾਦਿ ਸਾਧ ਸਿਧਾਦਿਕ
ਮੁਨਿ ਜਨ ਗਾਵਹਿ ਅਛਲ ਛਲਾ ॥

گاوے گُنڑ دھومُ اٹل منڈلوے
بھگتِ بھاءِ رسُ جانِئو --

ਗਾਵੈ ਗੁਣ ਧੋਮੁ ਅਟਲ ਮੰਡਲਵੈ
ਭਗਤਿ ਭਾਇ ਰਸੁ ਜਾਣਿਓ ॥

کبِ کل سُجسُ گاوءُ گر نانک
راجُ جوگُ جِن مانِئو --3--

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ
ਰਾਜੁ ਜੋਗੁ ਜਿਨਿ ਮਾਣਿਓ ॥੩॥

گاوہِ کپلادِ آدِ جوگیسُر
اپرنّپر اوتار ورو --

ਗਾਵਹਿ ਕਪਿਲਾਦਿ ਆਦਿ ਜੋਗੇਸੁਰ
ਅਪਰੰਪਰ ਅਵਤਾਰ ਵਰੋ ॥

گاوے جمدگنِ پرسرامیسُر
کر کُٹھارُ رگھُ تیجُ ہرِئو --

ਗਾਵੈ ਜਮਦਗਨਿ ਪਰਸਰਾਮੇਸੁਰ
ਕਰ ਕੁਠਾਰੁ ਰਘੁ ਤੇਜੁ ਹਰਿਓ ॥

اُدھَو اکّرُور بِدرُ گُن گاوے سرباتَمُ جِن جانِئو --	----	ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥
کبِ کل سُجسُ گاوءُ گُر نانک راجُ جوگُ جِن مانِئو --4--	----	ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥
گاوہِ گُن برن چارِ کھٹ درسن بّرہمادِک سِمرنّتھِ گُنا --	----	ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
گاوے گُن سیسُ سہس جِہبا رس آدِ انّتِ لِو لاگِ دھُنا --	Page# [1390]	ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
گاوے گُن مہادیءُ بَیراگی جِن دھِیان نِرنّترِ جانِئو --	----	ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
کبِ کل سُجسُ گاوءُ گُر نانک راجُ جوگُ جِن مانِئو --5--	----	ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
راجُ جوگُ مانِئو بسِئو نِروَیرُ رِدنّترِ --	----	ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
سّرِسٹِ سگل اُدھری نامِ لے ترِئو نِرنّترِ --	----	ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
گُن گاوہِ سنکادِ آدِ جنکادِ جُگہ لگِ --	----	ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥

دھنِّ دھنِّ گُرُ دھنِّ جنمُ سکیتھُ بھلَو جگِ --	ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
پاتال پُری جَیکار دھُنِ کبِ جن کل وکھاڑئِو --	ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ہرِ نام رسِک نانک گُر راجُ جوگُ تےَ ماڑئِو --6--	ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥
ستجُگِ تےَ ماڑئِو چھلِئو بلِ باون بھائِئو --	ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
ترّیتےَ تےَ ماڑئِو رامُ رگھُونّسُ کہائِئو --	ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
دُیاپرِ کرِّسن مُرارِ کنّسُ کِرتارتھُ کیئو --	ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
اُگرّسَیڑ کءُ راجُ ابھےَ بھگتہ جن دِیئو --	ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
کلِجُگِ پّرماڑُ نانک گُرُ انّگدُ امرُ کہائِئو --	ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
سّری گُرُو راجُ ابِچلُ اٹلُ آدِ پُرکھِ پھُرمائِئو[1] --7--	ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥

[1] فُرمائِو-

گُݨ گاوے روِداسُ بھگتُ ---- ਗੁਣ ਗਾਵੈ ਰਵਿਦਾਸੁ ਭਗਤੁ
جَیدیو ترِلوچن -- ---- ਜੈਦੇਵ ਤ੍ਰਿਲੋਚਨ ॥

ناما بھگتُ کبیرُ ---- ਨਾਮਾ ਭਗਤੁ ਕਬੀਰੁ
سدا گاوہِ سم لوچن -- ---- ਸਦਾ ਗਾਵਹਿ ਸਮ ਲੋਚਨ ॥

بھگتُ بینِ گُݨ روے ---- ਭਗਤੁ ਬੇਣਿ ਗੁਣ ਰਵੈ
سہجِ آتم رنّگُ مانۓ -- ---- ਸਹਜਿ ਆਤਮ ਰੰਗੁ ਮਾਣੈ ॥

جوگ دھِیانِ گُر گِیانِ ---- ਜੋਗ ਧਿਆਨਿ ਗੁਰ ਗਿਆਨਿ
بِنا پّربھ اورُ ن جانۓ -- ---- ਬਿਨਾ ਪ੍ਰਭ ਅਵਰੁ ਨ ਜਾਣੈ ॥

سُکھدےءُ پرِیکھّیتُ گُݨ روے ---- ਸੁਖਦੇਉ ਪਰੀਖ੍ਯ੍ਤੁ ਗੁਣ ਰਵੈ
گوتم رِکھِ جسُ گائِئو -- ---- ਗੋਤਮ ਰਿਖਿ ਜਸੁ ਗਾਇਓ ॥

کبِ کل سُجسُ نانک گُر ---- ਕਬਿ ਕਲ ਸੁਜਸੁ ਨਾਨਕ ਗੁਰ
نِت نوتنُ جگِ چھائِئو --8-- ---- ਨਿਤ ਨਵਤਨੁ ਜਗਿ ਛਾਇਓ ॥੮॥

گُݨ گاوہِ پایالِ ---- ਗੁਣ ਗਾਵਹਿ ਪਾਯਾਲਿ
بھگت ناگادِ بھُینّگم -- ---- ਭਗਤ ਨਾਗਾਦਿ ਭੁਯੰਗਮ ॥

مہادےءُ گُݨ روے سدا ---- ਮਹਾਦੇਉ ਗੁਣ ਰਵੈ ਸਦਾ
جوگی جتِ جنّگم -- ---- ਜੋਗੀ ਜਤਿ ਜੰਗਮ ॥

گُݨ گاوے مُنِ بّیاسُ ---- ਗੁਣ ਗਾਵੈ ਮੁਨਿ ਬ੍ਯ੍ਾਸੁ
جِن بید بّیاکرݨ بیچارِء -- ---- ਜਿਨਿ ਬੇਦ ਬ੍ਯ੍ਾਕਰਣ ਬੀਚਾਰਿਅ ॥

بّرہما گُݨ اُچرے
جِن ہُکمِ[1] سبھ سّرِسٹِ سواریء -- |
[1]حُکمِ-

ਬ੍ਰਹਮਾ ਗੁਣ ਉਚਰੈ
ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥

بّرہمنّڈ کھنّڈ پُورن بّرہمُ
گُݨ نِرگُݨ سم جاݨِئو --

ਬ੍ਰਹਮੰਡ ਖੰਡ ਪੂਰਨ ਬ੍ਰਹਮੁ
ਗੁਣ ਨਿਰਗੁਣ ਸਮ ਜਾਣਿਓ ॥

جپُ کل سُجسُ نانک گُرُ
سہجُ جوگُ جِنِ ماݨِئو --9--

ਜਪੁ ਕਲ ਸੁਜਸੁ ਨਾਨਕ ਗੁਰੁ
ਸਹਜੁ ਜੋਗੁ ਜਿਨਿ ਮਾਣਿਓ ॥੯॥

گُݨ گاوہِ نو ناتھ
دھنّنِ گُرُ ساچِ سمائِئو --

ਗੁਣ ਗਾਵਹਿ ਨਵ ਨਾਥ
ਧੰਨਿ ਗੁਰੁ ਸਾਚਿ ਸਮਾਇਓ ॥

ماںدھاتا گُݨ روے
جین چکّروے کہائِئو --

ਮਾਂਧਾਤਾ ਗੁਣ ਰਵੈ
ਜੇਨ ਚਕ੍ਰਵੈ ਕਹਾਇਓ ॥

گُݨ گاوے بلِ راءُ
سپت پاتالِ بسنّتو --

ਗੁਣ ਗਾਵੈ ਬਲਿ ਰਾਉ
ਸਪਤ ਪਾਤਾਲਿ ਬਸੰਤੌ ॥

بھرتھرِ گُݨ اُچرے سدا
گُر سنّگِ رہنّتو --

ਭਰਥਰਿ ਗੁਣ ਉਚਰੈ ਸਦਾ
ਗੁਰ ਸੰਗਿ ਰਹੰਤੌ ॥

دُوربا پرُورءُ انّگرے
گُر نانک جسُ گائِئو --

ਦੂਰਬਾ ਪਰੂਰਉ ਅੰਗਰੈ
ਗੁਰ ਨਾਨਕ ਜਸੁ ਗਾਇਓ ॥

کبِ کل سُجسُ نانک گُر
گھٹِ گھٹِ سہجِ سمائِئو --10--

ਕਬਿ ਕਲ ਸੁਜਸੁ ਨਾਨਕ ਗੁਰ
ਘਟਿ ਘਟਿ ਸਹਜਿ ਸਮਾਇਓ ॥੧੦॥

سوئیۓ مہلے[1] دُوجے کے 2 | [1]محلے-

ਸਵਈਏ ਮਹਲੇ ਦੂਜੇ ਕੇ ੨

ੴ سَتِگر پرسادِ --	Page# [1391]	ੴ ਸਤਿਗੁਰ ਪ੍ਰਸਾਦਿ ॥
سوئی پُرکھُ دھنّن کرتا کارنْ کرتارُ کرنْ سمرتھو --	----	ਸੋਈ ਪੁਰਖੁ ਧੰਨ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥
سَتِگُرو دھنّنُ نانکُ مستکِ تُم دھرِئو جِنِ ہتھو --	----	ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥
ت دھرِئو مستکِ ہتھُ سہجِ امِءُ وُٹھءُ چھجِ سُرِ نر گنْ مُنِ بوہِیَ اگاجِ --	----	ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥
مارِئو کنٹکُ کالُ گرجِ دھاوتُ لیئو برجِ پنّچ بھُوت ایک گھرِ راکھِ لے سمجِ --	----	ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ ॥
جگُ جِیتءُ گُر دُیارِ کھیلہِ سمت سارِ رتھُ اُنمنِ لِو راکھِ نِرنّکارِ --	----	ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥
کہُ کِیرتِ کل سہار سپت دِیپ مجھار لہنْا جگتّرگُرُ پرسِ مُرارِ --1--	----	ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥
جا کی دِرسٹِ انمّرِت دھار کالکھ کھنِ اُتار تِمر اگّیان جاہِ درس دُیار --	----	ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ ॥
اوءِ جُ سیوہِ سبدُ سارُ گاکھڑی بِکھم کار تے نر بھو اُتارِ کیئے نِربھار --	----	ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ ॥

ستسنّگتِ سہج سارِ جاگیلے گُر بیچارِ نِنّمری بھُوت سدِیو پرم پِیارِ ـ ـ	----	ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ ॥
کہُ کِیرتِ کل سہار سپت دِیپ مجھار لہنْا جگتّر گُرُ پرسِ مُرارِ ـ ـ2ـ ـ	----	ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥
تےَ تء دّرِڑِئو نامُ اپارُ بِمل جاسُ بِتھارُ سادِھک سِدھ سُجن جِییا کو ادھارُ ـ ـ	----	ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ ॥
تُو تا جنِک راجا اُئتارُ سبدُ سنّسارِ سارُ رہہِ جگتّر جل پدم بیچار ـ ـ	----	ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥
کلِپ ترُ روگ بِدارُ سنّسار تاپ نِوارُ آتما ترِبدھِ تیرےَ ایک لِو تار ـ ـ	----	ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ ॥
کہُ کِیرتِ کل سہار سپت دِیپ مجھار لہنْا جگتّر گُرُ پرسِ مُرارِ ـ ـ3ـ ـ	----	ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥
تےَ تا ہدرتھِ[1] پائِئو مان سیوِیا گُرُ پروانُ سادھِ اجگرُ جِنِ کِیا اُنمانُ ـ ـ	----	ਤੈ ਤਾ ਹਦਰਥਿ ਪਾਇਓ ਮਾਨ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥
ہرِ ہرِ درس سمان آتما ونّتگِیان جاݨئء اکل گتِ گُر پروان ـ ـ	----	ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥

[1] حدرتھِ ـ

جا کی دِرسٹِ اچل ٹھانڑ بِمل بُدھِ سُتھان پہِرِ سِیل سناہُ سکتِ بِدارِ --	-----	ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥
کہُ کِیرتِ کل سہار سپت دِیپ مجھار لہنڑا جگتّر گُرُ پرسِ مُرارِ --4--	-----	ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥
دِرسٹِ دھرت تم ہرن دہن اگھ پاپ پرناسن --	-----	ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥
سبد سُور بلونّت کام ارُ کرودھ بِناسن --	-----	ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥
لوبھ موہ وِس کرنڑ سرنڑ جاچِک پرِتپالنڑ --	-----	ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥
آتم رت سنگّرہنڑ کہنڑ انمرِت کل ڈھالنڑ --	-----	ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥
ستِگُرو کل ستِگر تِلکُ ستِ لاگےَ سو پےَ ترےَ --	-----	ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ ॥
گُرُ جگت پھِرنڑسِیہ انگّرءُ راجُ جوگُ لہنڑا کرےَ --5--	-----	ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥੫॥
سدا اکل لِو رہےَ کرن سِءُ اِچھا چارہ --	-----	ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥

دّرُم سپُور جِ ءُ نِوے کھوے کسُ بِمل بیچارہ ۔۔	Page# [1392]	ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥
اِہے تتُ جاݨِئو سرب گتِ الکھُ بِڈاݨی ۔۔	----	ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ ॥
سہج بھاءِ سنّچِئو کِرݨِ انمّرِت کل باݨی ۔۔	----	ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥
گُرگمِ پّرماݨُ تے پاِئو ستُ سنّتوکھُ گّراہِج لیَو ۔۔	----	ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
ہرِ پرسِئو کلُ سمُلوے جن درسنُ لہݨے بھیَو ۔۔6۔۔	----	ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
منِ بِساسُ پاِئو گھرِ گہُ ہدرتھِ[1] دِیئو ۔۔ | [1]حدرتھِ۔	----	ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥
گرل ناسُ تنِ نٹھیو امِ ءُ انّترگتِ پیئو ۔۔	----	ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥
رِدِ بِگاسُ جاگِئو الکھِ کل دھری جُگنّترِ ۔۔	----	ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ ॥
ستِگُرُ سہج سمادھِ روِئو سامانِ نِرنّترِ ۔۔	----	ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥

اُدارءُ چِت دارِد ہرن پِکھنِّتِہ کلمل ترّسن --	----	ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ ॥
سد رنّگ سہجِ کلُ اُچرےَ جسُ جنّپءُ لہنڑے رسن --7--	----	ਸਦ ਰੰਗ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥੭॥
نامُ اوکھدھُ نامُ آدھارُ ارُ نامُ سمادھِ سُکھُ سدا نام نِیسانڑ[1] سوہےَ -- | [1]نِیشانڑ-	----	ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ ਸਦਾ ਨਾਮ ਨੀਸਾਣੁ ਸੋਹੈ ॥
رنّگِ رتَو نام سِءُ کل نامُ سُرِ نرہ بوہےَ --	----	ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ ॥
نام پرسُ جِنِ پائِئو ستُ پرّ گٹِئو روِ لوءِ --	----	ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥
درسنِ پرسِئےَ گرُو کےَ اٹھسٹھِ مجنُ ہوءِ --8--	----	ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥
سچُ تیرتھُ سچُ اِسنانُ ارُ بھوجنُ بھاءُ سچُ سدا سچُ بھاکھنّتُ سوہےَ --	----	ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥
سچُ پائِئو گرُ سبدِ سچُ نامُ سنّگتی بوہےَ --	----	ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥
جِسُ سچُ سنّجمُ ورتُ سچُ کبِ جن کل وکھانڑ --	----	ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥

درسنِ پرسِۓ گُروٗ کےَ	----	ਦਰਸਨਿ ਪਰਸਿਐ ਗੁਰੂ ਕੈ
سچُ جنمُ پرواݨُ ـ ـ9ـ ـ		ਸਚੁ ਜਨਮੁ ਪਰਵਾਣੁ ॥੯॥
امِء ڈرِسٹِ سُبھ کرےَ	----	ਅਮਿਅ ਦ੍ਰਿਸਟਿ ਸੁਭ ਕਰੈ
ہرےَ اگھ پاپ سکل مل ـ ـ		ਹਰੈ ਅਘ ਪਾਪ ਸਕਲ ਮਲ ॥
کام کرۄدھ ارُ لوٗبھ موہ	----	ਕਾਮ ਕ੍ਰੋਧ ਅਰੁ ਲੋਭ ਮੋਹ
وسِ کرےَ سبھےَ بل ـ ـ		ਵਸਿ ਕਰੈ ਸਭੈ ਬਲ ॥
سدا سُکھُ منِ وسےَ	----	ਸਦਾ ਸੁਖੁ ਮਨਿ ਵਸੈ
دُکھُ سنّسارہ کھووےَ ـ ـ		ਦੁਖੁ ਸੰਸਾਰਹ ਖੋਵੈ ॥
گرُ نو ندھِ درِییاءُ	----	ਗੁਰੁ ਨਵ ਨਿਧਿ ਦਰੀਆਉ
جنم ہم کالکھ دھووےَ ـ ـ		ਜਨਮ ਹਮ ਕਾਲਖ ਧੋਵੈ ॥
سُ کہُ ٹل گرُ سیوِۓَ	----	ਸੁ ਕਹੁ ਟਲ ਗੁਰੁ ਸੇਵੀਐ
اہِنسِ سہجِ سُبھاءِ ـ ـ		ਅਹਿਨਿਸਿ ਸਹਜਿ ਸੁਭਾਇ ॥
درسنِ پرسِۓ گُروٗ کےَ	----	ਦਰਸਨਿ ਪਰਸਿਐ ਗੁਰੂ ਕੈ
جنم مرݨُ دُکھُ جاءِ ـ ـ10ـ ـ		ਜਨਮ ਮਰਣ ਦੁਖੁ ਜਾਇ ॥੧੦॥
سوئۓ مہلے[1] تیجے کے 3 | [1]محلے	----	ਸਵਈਏ ਮਹਲੇ ਤੀਜੇ ਕੇ ੩
ੴ ستِگر پڑسادِ ـ ـ	----	ੴ ਸਤਿਗੁਰ ਪ੍ਰਸਾਦਿ ॥
سوئی پُرکھُ سِورِ ساچا	----	ਸੋਈ ਪੁਰਖੁ ਸਿਵਰਿ ਸਾਚਾ
جا کا اِکُ نامُ اچھلُ سنّسارے ـ ـ		ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥

جِنِ بھگت بھوجل تارے سِمرہُ سوئی نامُ پردھانُ --	----	ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥
تِتُ نامِ رسِکُ نانکُ لہنا تھپِئو جین سّرب سِدھی --	----	ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥
کوِ جن کلّ سبُدھی کیرتِ جن امرداس بِسّترِیا --	----	ਕਵਿ ਜਨ ਕਲ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥
کیرتِ روِ کِرنِ پّرگٹِ سنّسارہ ساکھ تروور مولسرا --	----	ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥
اُترِ دکھنِہِ پُبِ ارُ پسّچمِ جےَ جےَ کارُ جپنّتھِ نرا --	----	ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥
ہرِ نامُ رسنِ گُرمکھِ برداءِ ءُ اُلٹِ گنّگ پسّچمِ دھرِییا --	----	ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ ॥
سوئی نامُ اچھلُ بھگتہ بھو تارنُ امرداس گُر کءُ پھُرِیا --1--	Page# [1393]	ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥
سِمرہِ سوئی نام جکھّي ارُ کِنّنر سادھِک سِدھ سمادھِ ہرا --	----	ਸਿਮਰਹਿ ਸੋਈ ਨਾਮ ਜਖ੍ਯ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥
سِمرہِ نکھّتر اور دھرُو منّڈل ناردادِ پّرہلادِ ورا --	----	ਸਿਮਰਹਿ ਨਖ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥

سسیئرُ ارُ سُورُ نامُ اُلاسہِ
سَیل لوء جِن اُدھرِیا --

ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ
ਸੈਲ ਲੋਅ ਜਿਨਿ ਉਧਰਿਆ ॥

سوئی نامُ اچھلُ بھگتہ بھو تارنُ
امرداس گُر کءُ پھُریا --2--

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ
ਅਮਰਦਾਸ ਗੁਰ ਕਉ ਫੁਰਿਆ ॥੨॥

سوئی نامُ سِورِ نو ناتھ نرنّجنُ
سِو سنکادِ سمُدھرِیا --

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ
ਸਿਵ ਸਨਕਾਦਿ ਸਮੁਧਰਿਆ ॥

چوراسِیہ سِدھ بُدھ جِتُ راتے
انّبریک بھوجلُ ترِیا --

ਚਵਰਾਸੀਹ ਸਿਧ ਬੁਧ ਜਿਤੁ ਰਾਤੇ
ਅੰਬਰੀਕ ਭਵਜਲੁ ਤਰਿਆ ॥

اُدھءُ اکّرورُ تلوچنُ ناما
کلِ کبیر کِلوِکھ ہریا --

ਉਧਉ ਅਕ੍ਰੂਰੁ ਤਿਲੋਚਨੁ ਨਾਮਾ
ਕਲਿ ਕਬੀਰ ਕਿਲਵਿਖ ਹਰਿਆ ॥

سوئی نامُ اچھلُ بھگتہ بھو تارنُ
امرداس گُر کءُ پھُریا --3--

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ
ਅਮਰਦਾਸ ਗੁਰ ਕਉ ਫੁਰਿਆ ॥੩॥

تِتُ نامِ لاگِ تیتیس دھِیاوہِ
جتی تپیسر منِ وسِیا --

ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ
ਜਤੀ ਤਪੀਸੁਰ ਮਨਿ ਵਸਿਆ ॥

سوئی نامُ سمرِ گنّگیو پِتامہ
چرنْ چِت انمّرِت رسِیا --

ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ
ਚਰਣ ਚਿਤ ਅੰਮ੍ਰਿਤ ਰਸਿਆ ॥

تِتُ نامِ گُرو گنّبھیر گرُوء مت
ست کرِ سنّگتِ اُدھرِییا --

ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ
ਸਤ ਕਰਿ ਸੰਗਤਿ ਉਧਰੀਆ ॥

سوئی نامُ اچھلُ بھگتہ بھو تارنُ امرداس گُر کءُ پھُریا --4--	----	ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੪॥
نام کِتِ سنّسارِ کِرنِ روِ سُرتر ساکھہ --	----	ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ ॥
اُترِ دکھنِ پُبِ دیسِ پسّچمِ جسُ بھاکھہ --	----	ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ ॥
جنمُ ت اِہُ سکیتھُ جِتُ نامُ ہرِ رِدےَ نِواسےَ --	----	ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥
سُرِ نر گنڑ گنّدھرب چھءِ درسن آساسےَ --	----	ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ ॥
بھلءُ پرّسِدھُ تیجو تنَو کلّ جوڑِ کر دھیائِئو --	----	ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ ਜੋੜਿ ਕਰ ਧ੍ਯਾਇਅਓ ॥
سوئی نامُ بھگت بھوجل ہرنُ گُر امرداس تےَ پائِئو --5--	----	ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ ॥੫॥
نامُ دھیاوہِ دیو تیتیس ارُ سادھِک سِدھ نر نامِ کھنڈّ برّہمنڈّ دھارے --	----	ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ ॥
جہ نامُ سمادھِئو ہرکھُ سوگُ سم کرِ سہارے --	----	ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ ॥

نامُ سِروٗمنڑِ سرب مےَ بھگت رہے لِو دھارِ ۔۔	----	ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ ॥
سوئی نامُ پدارتھُ امر گُر تُسِ دِیئو کرتارِ ۔۔6۔۔	----	ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ ॥੬॥
ستِ سُورءُ سِیلِ بلونّتُ ست بھاءِ سنّگتِ سگھن گرُوء مت نِروَیرِ لیِنٹا ۔۔	----	ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥
جِسُ دھِیرجُ دھُرِ دھولُ دھُجا سیتِ بَیکُنّٹھ بِیٹا ۔۔	----	ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ ॥
پرسہِ سنّت پِیارُ جِہ کرتارہ سنّجوگُ ۔۔	----	ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ ॥
ستِگُرو سیوِ سُکھُ پائِئو امرِ گرِکِیتءُ جوگُ ۔۔7۔۔	----	ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ ॥੭॥
نامُ ناوڑُ نامُ رس کھاڑُ ارُ بھوجنُ نام رسُ سدا چاي مُکھِ مِسّٹ باڑی ۔۔	----	ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥
دھنِ ستِگُرُ سیوِئو جِسُ پساءِ گتِ اگم جاڑی ۔۔	----	ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥

کُل سنّبُوہ سمُدھرے پاۓ نام نِواسُ --	----	ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥
سکیتھُ جنمُ کلّیچُرے گُرُ پرسّۓ امر پرّگاسُ --8--	----	ਸਕਯਥੁ ਜਨਮੁ ਕਲੂਚਰੈ ਗੁਰੁ ਪਰਸਿਉ ਅਮਰ ਪ੍ਰਗਾਸੁ ॥੮॥
بارِجُ کرِ داہنڑےَ سِدھِ سنمُکھ مُکھُ جووےَ --	Page# [1394]	ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
رِدھِ بسےَ بانْوانْگِ جُ تِین لوکانْتر موہےَ --	----	ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
رِدےَ بسےَ اکہیۓ سوءِ رس تِن ہی جاتۓ --	----	ਰਿਦੈ ਬਸੈ ਅਕਹੀਉ ਸੋਇ ਰਸ ਤਿਨ ਹੀ ਜਾਤਉ ॥
مُکھہُ بھگتِ اُچرےَ امرُ گُرُ اِتُ رنّگِ راتۓ --	----	ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
مستکِ نِیسانڑُ[1] سچۓ کرمُ کلّ جوڑِ کر دھّیاِئۓ -- | [1]نِیشانڑُ-	----	ਮਸਤਕਿ ਨੀਸਾਣੁ ਸਚਉ ਕਰਮੁ ਕਲੵ ਜੋੜਿ ਕਰ ਧ੍ਯ਼ਾਇਅਉ ॥
پرسِۓ گُرو ستِگُر تِلکُ سرب اِچھ تِن پاِئۓ --9--	----	ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
چرنڑ ت پر سکیتھ چرنڑ گُر امر پولِ ربی --	----	ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥

ہتھ ت پر سکیتھ
ہتھ لگہِ گر امرپی --

ਹਥ ਤ ਪਰ ਸਕਯਥ
ਹਥ ਲਗਹਿ ਗੁਰ ਅਮਰ ਪਯ ॥

جِیہ ت پر سکیتھ
جِیہ گر امرُ بھنِّجَے --

ਜੀਹ ਤ ਪਰ ਸਕਯਥ
ਜੀਹ ਗੁਰ ਅਮਰੁ ਭਣਿਜੈ ॥

نَیݨ ت پر سکیتھ
نیݨِ گرُ امرُ پِکھِجَے --

ਨੈਣ ਤ ਪਰ ਸਕਯਥ
ਨਯਣਿ ਗੁਰੁ ਅਮਰੁ ਪਿਖਿਜੈ ॥

سّروݨ ت پر سکیتھ
سّروݨِ گرُ امرُ سُنِّجَے --

ਸ੍ਰਵਣ ਤ ਪਰ ਸਕਯਥ
ਸ੍ਰਵਣਿ ਗੁਰੁ ਅਮਰੁ ਸੁਣਿਜੈ ॥

سکیتھُ سُ ہیءُ جِتُ ہیء بسَے
گر امرداسُ نِج جگت پِت --

ਸਕਯਥੁ ਸੁ ਹੀਉ ਜਿਤੁ ਹੀਅ ਬਸੈ
ਗੁਰ ਅਮਰਦਾਸੁ ਨਿਜ ਜਗਤ ਪਿਤ ॥

سکیتھُ سُ سِرُ جالپُ بھنَّے
جُ سِرُ نِوے گر امر نِت --1--10--

ਸਕਯਥੁ ਸੁ ਸਿਰੁ ਜਾਲਪੁ ਭਣੈ
ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥

تِ نر دُکھ نہ بھُکھ
تِ نر نِدھن نہ کہِیئہِ --

ਤਿ ਨਰ ਦੁਖ ਨਹ ਭੁਖ
ਤਿ ਨਰ ਨਿਧਨ ਨਹੁ ਕਹੀਅਹਿ ॥

تِ نر سوکُ نہُ ہُئے
تِ نر سے انّتُ ن لہِیئہِ --

ਤਿ ਨਰ ਸੋਕੁ ਨਹੁ ਹੁਐ
ਤਿ ਨਰ ਸੇ ਅੰਤੁ ਨ ਲਹੀਅਹਿ ॥

تِ نر سیو نہُ کرہِ
تِ نر
سي سہس سمپہِ --

ਤਿ ਨਰ ਸੇਵ ਨਹੁ ਕਰਹਿ
ਤਿ ਨਰ ਸਯ ਸਹਸ ਸਮਪਹਿ ॥

تِ نر دُلیچےَ بہہِ
تِ نر اُتھپ بِتھپہِ --

ਤਿ ਨਰ ਦੁਲੀਚੈ ਬਹਹਿ
ਤਿ ਨਰ ਉਥਪਿ ਬਿਥਪਹਿ ॥

سُکھ لہہِ تِ نر سنّسار مہِ
اَبھےَ پٹُ رِپ مدھِ تہِ --

ਸੁਖ ਲਹਹਿ ਤਿ ਨਰ ਸੰਸਾਰ ਮਹਿ
ਅਭੈ ਪਟੁ ਰਿਪ ਮਧਿ ਤਿਹ ॥

سکیتھ تِ نر جالپُ بھنےَ
گُر امرداسُ سُپرسنّنُ جِہ --2--11--

ਸਕਯਥ ਤਿ ਨਰ ਜਾਲਪੁ ਭਣੈ
ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥

تےَ پڈھیءُ اِکُ منِ دھرِیءُ اِکُ
کرِ اِکُ پچھانِٹئو --

ਤੈ ਪਢਿਅਉ ਇਕੁ ਮਨਿ ਧਰਿਅਉ ਇਕੁ
ਕਰਿ ਇਕੁ ਪਛਾਣਿਓ ॥

نیڑِ بیڑِ مُہِ اِکُ اِکُ
دُہُ ٹھانْءِ ن جانِٹئو --

ਨਯਣਿ ਬਯਣਿ ਮੁਹਿ ਇਕੁ ਇਕੁ
ਦੁਹੁ ਠਾਂਇ ਨ ਜਾਣਿਓ ॥

سُپنِ اِکُ پرتکھِ اِکُ
اِکس مہِ لینڑءُ --

ਸੁਪਨਿ ਇਕੁ ਪਰਤਖਿ ਇਕੁ
ਇਕਸ ਮਹਿ ਲੀਣਉ ॥

تِیس اِکُ ارُ پنّجِ سِدھُ
پیّتِیس ن کھینڑءُ --

ਤੀਸ ਇਕੁ ਅਰੁ ਪੰਜਿ ਸਿਧੁ
ਪੈਤੀਸ ਨ ਖੀਣਉ ॥

اِکہُ جِ لاکھُ لکھہُ الکھُ ہےَ
اِکُ اِکُ کرِ ورنِئءُ --

ਇਕਹੁ ਜਿ ਲਾਖੁ ਲਖਹੁ ਅਲਖੁ ਹੈ
ਇਕੁ ਇਕੁ ਕਰਿ ਵਰਨਿਅਉ ॥

گُر امرداس جالپُ بھنےَ
تُو اِکُ لوڑہِ اِکُ منّنِئءُ --3--12--

ਗੁਰ ਅਮਰਦਾਸ ਜਾਲਪੁ ਭਣੈ
ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥

جِ متِ گہی جَیدیوِ
جِ متِ نامےَ سمّاݨی --

ਜਿ ਮਤਿ ਗਹੀ ਜੈਦੇਵਿ
ਜਿ ਮਤਿ ਨਾਮੈ ਸੰਮਾਣੀ ॥

جِ متِ ترِلوچن چِتِ
بھگت کنّبیرہِ جاݨی --

ਜਿ ਮਤਿ ਤ੍ਰਿਲੋਚਨ ਚਿਤਿ
ਭਗਤ ਕੰਬੀਰਹਿ ਜਾਣੀ ॥

رُکماںگد کرتُوتِ
رامُ جنّپہُ نت بھائی --

ਰੁਕਮਾਂਗਦ ਕਰਤੂਤਿ
ਰਾਮੁ ਜੰਪਹੁ ਨਿਤ ਭਾਈ ॥

انّمریکِ پرِہلادِ
سرݨِ گوبِنّد گتِ پائی --

ਅੰਮਰੀਕਿ ਪ੍ਰਹਲਾਦਿ
ਸਰਣਿ ਗੋਬਿੰਦ ਗਤਿ ਪਾਈ ॥

تےَ لوبھُ کرودھُ ترِسنا تجی
سُ متِ جلّ جاݨی جُگتِ --

ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ
ਸੁ ਮਤਿ ਜਲ੍ਹ ਜਾਣੀ ਜੁਗਤਿ ॥

گُرُ امرداسُ نِج بھگتُ ہےَ
دیکھِ درسُ پاوءُ مُکتِ --4--13--

ਗੁਰੁ ਅਮਰਦਾਸੁ ਨਿਜ ਭਗਤੁ ਹੈ
ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥

گُرُ امرداسُ پرسیئےَ
پُہمِ پاتِک بِناسہِ --

ਗੁਰੁ ਅਮਰਦਾਸੁ ਪਰਸੀਐ
ਪੁਹਮਿ ਪਾਤਿਕ ਬਿਨਾਸਹਿ ॥

گُرُ امرداسُ پرسیئےَ
سِدھ سادھِک آساسہِ --

ਗੁਰੁ ਅਮਰਦਾਸੁ ਪਰਸੀਐ
ਸਿਧ ਸਾਧਿਕ ਆਸਾਸਹਿ ॥

گُرُ امرداسُ پرسیئےَ
دھِیانُ لہیئےَ پءُ مُکہِ --

ਗੁਰੁ ਅਮਰਦਾਸੁ ਪਰਸੀਐ
ਧਿਆਨੁ ਲਹੀਐ ਪਉ ਮੁਕਿਹਿ ॥

گرُ امرداسُ پرسیئےَ	----	ਗੁਰੁ ਅਮਰਦਾਸੁ ਪਰਸੀਐ
ابھ ءُ لبھےَ گ ءُ چُکِہِ --		ਅਭਉ ਲਭੈ ਗਉ ਚੁਕਿਹਿ ॥
اِکُ بِنّنِ دُگنڑ جُ ت ءُ رہےَ	----	ਇਕੁ ਬਿੰਨਿ ਦੁਗਣ ਜੁ ਤਉ ਰਹੈ
جا سُمنّترِ مانوہِ لہِ --		ਜਾ ਸੁਮੰਤ੍ਰਿ ਮਾਨਵਹਿ ਲਹਿ ॥
جالپا پدارتھ اِتڑے	Page#	ਜਾਲਪਾ ਪਦਾਰਥ ਇਤੜੇ
گر امرداسِ ڈِٹھےَ مِلہِ --5--14--	[1395]	ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥
سچُ نامُ کرتارُ	----	ਸਚੁ ਨਾਮੁ ਕਰਤਾਰੁ
سُ دِرڑُ نانکِ سنّگرہِئ ءُ --		ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
تا تے انّگدُ لہنا پرّگٹِ	----	ਤਾ ਤੇ ਅੰਗਦੁ ਲਹਣਾ ਪ੍ਰਗਟਿ
تاسُ چرنّہ لِو رہئ ءُ --		ਤਾਸੁ ਚਰਣਹ ਲਿਵ ਰਹਿਅਉ ॥
تتُ کُلِ گُر امرداسُ آسا نِواسُ	----	ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ
تاسُ گُنڑ کونڑ وکھانڑ ءُ --		ਤਾਸੁ ਗੁਣ ਕਵਣ ਵਖਾਣਉ ॥
جو گُنڑ الکھ اگنّم	----	ਜੋ ਗੁਣ ਅਲਖ ਅਗੰਮ
تِنہ گُنڑ انّتُ ن جانڑ ءُ --		ਤਿਨਹ ਗੁਣ ਅੰਤੁ ਨ ਜਾਣਉ ॥
بوہتھ ءُ بِدھاتےَ نرمیو	----	ਬੋਹਿਥਉ ਬਿਧਾਤੈ ਨਿਰਮਯੌ
سبھ سنّگتِ کُل اُدھرنڑ --		ਸਭ ਸੰਗਤਿ ਕੁਲ ਉਧਰਣ ॥
گُر امرداس کِیرتُ کہےَ	----	ਗੁਰ ਅਮਰਦਾਸ ਕੀਰਤੁ ਕਹੈ
ترّاہِ ترّاہِ تُ ءُ پا سرنڑ --1--15--		ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥

آپِ نرائِنُ کلا دھارِ جگ مہِ پروَرِيءُ --	----	ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
نِرنّکارِ آکارُ جوتِ جگ منّڈلِ کرِيءُ --	----	ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥
جہ کہ تہ بھرپُورُ سبدُ دِيپکِ دِيپايءُ --	----	ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥
جِہ سِکھہ سنّگرِہِئو تتُ ہرِ چرنْ مِلايءُ --	----	ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥
نانک کُلِ نِنّملُ اوترِّيءُ انّگد لہِنّے سنّگِ ہُء --	----	ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਅੰਗਦ ਲਹਣੇ ਸੰਗਿ ਹੁਅ ॥
گُر امرداس تارنْ ترنْ جنم جنم پا سرنِ تُء --2--16--	----	ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥
جپُ تپُ ست سنّتوکھُ پِکھِ درسنُ گُر سِکھہ --	----	ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥
سرنْ پرہِ تے اُبرہِ چھوڈِ جم پُر کی لِکھہ --	----	ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥
بھگتِ بھاءِ بھرپُورُ رِدےَ اُچرے کرتارےَ --	----	ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥

گُرُ گئُہر دِرِییاءُ پلکَ ڈُبنّتّیہ تارےَ ــ	----	ਗੁਰੁ ਗਉਹਰ ਦਰੀਆਉ ਪਲਕ ਡੁਬੰਤ੍ਹ ਤਾਰੈ ॥
نانکَ کُلِ نِنّملُ اوترّیِءُ گُنڑ کرتارےَ اُچرےَ ــ	----	ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਗੁਣ ਕਰਤਾਰੈ ਉਚਰੈ ॥
گُرُ امرداسُ جِنہ سیوِئءُ تِنہ دُکھُ دِردّرُ پرہرِ پرےَ ــ3ــ17ــ	----	ਗੁਰੁ ਅਮਰਦਾਸੁ ਜਿਨ੍ ਸੇਵਿਅਉ ਤਿਨ੍ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥
چِتِ چِتوءُ ارداسِ[1] کہءُ پرُ کہِ بھِ ن سکءُ ــ | [1]عرداسِ۔	----	ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥
سرب چِنّت تُجھُ پاسِ سادھسنّگتِ ہءُ تکءُ ــ	----	ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
تیرےَ ہُکمِ[1] پوےَ نِسانڑُ[2] تءُ کرءُ ساہِب[3] کی سیوا ــ | [1]حُکمِ۔ [2]نِشانڑُ۔ [3]صاحِب۔	----	ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥
جب گُرُ دیکھےَ سُبھ دِسٹِ نامُ کرتا مُکھِ میوا ــ	----	ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥
اگم الکھ کارنڑ پُرکھ جو پھُرماوہِ[1] سو کہءُ ــ | [1]فُرماوہِ۔	----	ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
گُر امرداس کارنڑ کرنڑ جِو تُو رکھہِ تِو رہءُ ــ4ــ18ــ	----	ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥
بھکھے کے ــ	----	ਭਿਖੇ ਕੇ ॥

گُرُ گِیانُ اُرُ دھِیانُ تت سِ ءُ تتُ مِلاوے --	----	ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥
سچِ سچُ جاݨیئے اِک چِتہِ لِو لاوے --	----	ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥
کام کرودھ وسِ کرے پوݨُ اُڈنّت ن دھاوے --	----	ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥
نِرنّکار کے وسے دیسِ ہُکمُ[1] بُجھِ بیچارُ پاوے -- | [1]حُکمُ-	----	ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥
کلِ ماہِ رُوپُ کرتا پُرکھُ سو جاݨے جِن کِچھُ کِیئ ءُ --	----	ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥
گُرُ مِلِّیءُ سوءِ بھِکھا کہے سہج رنّگِ درسنُ دِیئ ءُ --1--19--	----	ਗੁਰੁ ਮਿਲ੍ਹਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥
رہِئو سنّت ہ ءُ ٹولِ سادھ بہُتیرے ڈِٹھے --	----	ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥
سنِّیاسی تپسیئہ مُکھہُ اے پنّڈِت مِٹھے --	----	ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
برسُ ایکُ ہ ءُ پھِرِئو کِنے نہُ پرچ ءُ لایِ ءُ --	----	ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥

کہتِئہ کہتی سُنٹی رہت کو کھُسی[1] ن آیِ ءُ -- | [1]خُشی-	----	ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ہرِ نامُ چھوڈِ دُوجےَ لگے تِنّہ کے گُنٹ ہءُ کِیا کہءُ --	Page# [1396]	ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ ॥
گُرُ دیِ مِلایِءُ بھِکھِیا جِو تُوُ رکھِہِ تِو رہءُ --2--20--	----	ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥
پہِرِ سمادھِ سناہُ گِیانِ ہےَ آسنٹِ چڑِئءُ --	----	ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥
دھرّمّ دھنُکھ کر گہِئو بھگت سِیلہ سرِ لڑِئءُ --	----	ਧ੍ਰੰਮ ਧਨੁਖ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥
بھےَ نِربھءُ ہرِ اٹلُ منِ سبدِ گُر نیجا[1] گڈِئو -- | [1]نیزا-	----	ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥
کام کرّودھ لوبھ موہ اپٹُ پنّچ دُوت بِکھنّڈِئو --	----	ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥
بھلءُ بھُوہالُ تیجو تنا نرِّپتِ ناتھُ نانک برِ --	----	ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥
گُر امرداس سچُ سلّیِ بھنٹِ تےَ دلُ جِتءُ اِو جُدھُ کرِ --1--21--	----	ਗੁਰ ਅਮਰਦਾਸ ਸਚੁ ਸਲ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥

گھنہر بُونّد بسُ ء روماولِ کُسم بسنّت گننّت ن آوےَ --	----	ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥
روِ سسِ کِرنِڑ اُدرُ ساگر کو گنّگ ترنّگ انّتُ کو پاوےَ --	----	ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥
رُدّر دھِیان گِیان ستِگُر کے کبِ جن بھلّ اُنہ جو[1] گاوےَ -- | [1]جو-	----	ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ ਉਨਹ ਜੁੋ ਗਾਵੈ ॥
بھلے امرداس گُنڑ تیرے تیری اُپما توہِ بنِ آوےَ --1--22--	----	ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
سوئیۓ مہلے[1] چئُتھے کے 4 | [1]محلے-	----	ਸਵਈਏ ਮਹਲੇ ਚਉਥੇ ਕੇ ੪
ੴ ستِگُر پرّسادِ --	----	ੴ ਸਤਿਗੁਰ ਪ੍ਰਸਾਦਿ ॥
اِک منِ پُرکھُ نِرنّجنُ دھِیاوءُ --	----	ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥
گُر پرّسادِ ہرِ گُنڑ سد گاوءُ --	----	ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥
گُن گاوت منِ ہوءِ بِگاسا --	----	ਗੁਨ ਗਾਵਤ ਮਨਿ ਹੋਇ ਬਿਗਾਸਾ ॥
ستِگُر پُورِ جنہ کی آسا --	----	ਸਤਿਗੁਰ ਪੂਰਿ ਜਨਹ ਕੀ ਆਸਾ ॥
ستِگُرُ سیوِ پرم پدُ پایءُ --	----	ਸਤਿਗੁਰੁ ਸੇਵਿ ਪਰਮ ਪਦੁ ਪਾਯਉ ॥
ابِناسی ابِگتُ دھِیایءُ --	----	ਅਬਿਨਾਸੀ ਅਬਿਗਤੁ ਧਿਆਯਉ ॥
تِسُ بھیٹے دارِدّرُ ن چنّپےَ --	----	ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥
کلّ سہارُ تاسُ گُنڑ جنّپےَ --	----	ਕਲ੍ਯ ਸਹਾਰੁ ਤਾਸੁ ਗੁਣ ਜੰਪੈ ॥

جنّپ ءُ گُݨ بِمل سُجن جن کیرے ---- ਜੰਪਉ ਗੁਣ ਬਿਮਲ ਸੁਜਨ ਜਨ ਕੇਰੇ
امِ ء نامُ جا کءُ پھُرِیا -- ਅਮਿਅ ਨਾਮੁ ਜਾ ਕਉ ਫੁਰਿਆ ॥

اِنِ ستگُرُ سیوِ سبد رسُ پایا ---- ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ
نامُ نِرنّجن اُرِ دھرِیا -- ਨਾਮੁ ਨਿਰੰਜਨ ਉਰਿ ਧਰਿਆ ॥

ہرِ نام رسِکُ گوبِنّد گُݨ گاہکُ ---- ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ
چاہکُ تت سمت سرے -- ਚਾਹਕੁ ਤਤ ਸਮਤ ਸਰੇ ॥

کوِ کلّ ٹھکُر ہرداس تنے ---- ਕਵਿ ਕਲੵ ਠਕੁਰ ਹਰਦਾਸ ਤਨੇ
گُر رامداس سر ابھر بھرے --1-- ਗੁਰ ਰਾਮਦਾਸ ਸਰ ਅਭਰ ਭਰੇ ॥੧॥

چھُٹّت پرواہ امِ ء امرا پد ---- ਛੁਟਤ ਪਰਵਾਹ ਅਮਿਅ ਅਮਰਾ ਪਦ
انّمرِت سروور سد بھرِیا -- ਅੰਮ੍ਰਿਤ ਸਰੋਵਰ ਸਦ ਭਰਿਆ ॥

تےپیوہِ سنّت کرہِ منِ مجنُ ---- ਤੇ ਪੀਵਹਿ ਸੰਤ ਕਰਹਿ ਮਨਿ ਮਜਨੁ
پُب جِنہُ سیوا کرِییا -- ਪੁਬ ਜਿਨਹੁ ਸੇਵਾ ਕਰੀਆ ॥

تِن بھ ءُ نِوارِ انبھےَ پدُ دِینا ---- ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ
سبد ماتّر تے اُدھر دھرے -- ਸਬਦ ਮਾਤ੍ਰ ਤੇ ਉਧਰ ਧਰੇ ॥

کوِ کلّ ٹھکُر ہرداس تنے ---- ਕਵਿ ਕਲੵ ਠਕੁਰ ਹਰਦਾਸ ਤਨੇ
گُر رامداس سر ابھر بھرے --2-- ਗੁਰ ਰਾਮਦਾਸ ਸਰ ਅਭਰ ਭਰੇ ॥੨॥

ستگُر مت گوڑہ بِمل ستسنّگتِ ---- ਸਤਗੁਰ ਮਤਿ ਗੂੜ੍ ਬਿਮਲ ਸਤਸੰਗਤਿ
آتمُ رنّگِ چلُول بھیا -- ਆਤਮੁ ਰੰਗਿ ਚਲੂਲੁ ਭਯਾ ॥

ਜਾਗ੍ਯਾ ਮਨ ਕਵਲੁ ਸਹਜਿ ਪਰਕਾਸ੍ਯਾ ਅਭੈ ਨਿਰੰਜਨੁ ਘਰਹਿ ਲਹਾ ॥	----	جاگّیا من کولُ سہجِ پرکاسّیا ابھےَ نِرنّجنُ گھرِہِ لہا --
ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥	----	ستگُرِ دیالِ ہرِ نامُ دّرِڑّہایا تِسُ پّرسادِ وسِ پنّچ کرے --
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥	Page# [1397]	کوِ کلّيِ ٹھکُر ہرداس تنے گُر رامداس سر ابھر بھرے --3--
ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥	----	انبھءُ اُنمانِ اکل لِو لاگی پارسُ بھیٹِیا سہج گھرے --
ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥	----	ستگُر پرسادِ پرم پدُ پایا بھگتِ بھاءِ بھنّڈار بھرے --
ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥	----	میٹِیا جنمانْتُ مرݨ بھءُ بھاگا چِتُ لاگا سنّتوکھ سرے --
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥	----	کوِ کلّيِ ٹھکُر ہرداس تنے گُر رامداس سر ابھر بھرے --4--
ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥	----	ابھر بھرے پايءُ اپارُ رِد انّترِ دھارِئو --
ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥	----	دُکھ بھنّجنُ آتم پّربودھُ مِن تتُ بیچارِئو --

سدا چاۓِ ہرِ بھاۓِ پّریم رسُ آپے جانݨۓِ --	-----	ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥
ستگُر کےَ پرسادِ سہج سیتی رنّگُ مانݨۓِ --	-----	ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥
نانک پّرسادِ انّگد سُمتِ گُرِ امرِ امرُ ورتائِئو --	-----	ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥
گُر رامداس کلّیچُرےَ تیَں اٹل امرپدُ پائِئو --5--	-----	ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥
سنّتوکھ سرووِ بسےَ امِء رسُ رسن پّرکاسےَ --	-----	ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥
مِلت سانْتِ اُپجےَ دُرتُ دُورنّترِ ناسےَ --	-----	ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥
سُکھ ساگرُ پائِئُ دِنّتُ ہرِ مگِ ن ہُٹےَ --	-----	ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥
سنّجمُ ستُ سنّتوکھُ سِیل سنّاہُ مپھُٹےَ --	-----	ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥
ستِگُرُ پّرمانݨُ بِدھ نےَ سِرِءُ جگِ جس تُورُ بجائِئُ --	-----	ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥

گُر رامداس کلّچُرے
تےَ اٖبھےَ امر پدُ پائِئُ --6--

ਗੁਰ ਰਾਮਦਾਸ ਕਲ੍ਚਰੈ
ਤੈ ਅਭੈ ਅਮਰ ਪਦੁ ਪਾਇਅਉ ॥੬॥

جگُ جِتءُ ستِگُر پّرماݨِ
منِ ایکُ دھِیایءُ --

ਜਗੁ ਜਿਤਉ ਸਤਿਗੁਰ ਪ੍ਰਮਾਣਿ
ਮਨਿ ਏਕੁ ਧਿਆਯਉ ॥

دھنِ دھنِ ستِگُر امرداسُ
جِنِ نامُ دِرڑایءُ --

ਧਨਿ ਧਨਿ ਸਤਿਗੁਰ ਅਮਰਦਾਸੁ
ਜਿਨਿ ਨਾਮੁ ਦ੍ਰਿੜਾਯਉ ॥

نو نِدھِ نامُ نِدھان
ردھِ سِدھِ تا کی داسی --

ਨਵ ਨਿਧਿ ਨਾਮੁ ਨਿਧਾਨ
ਰਿਧਿ ਸਿਧਿ ਤਾ ਕੀ ਦਾਸੀ ॥

سہج سرووُر مِلِئو
پُرکھُ بھیٹِئو ابناسی --

ਸਹਜ ਸਰੋਵਰੁ ਮਿਲਿਓ
ਪੁਰਖੁ ਭੇਟਿਓ ਅਬਿਨਾਸੀ ॥

آدِ لے بھگت جِتُ لگِ ترے
سو گُرِ نامُ دِرڑائِئُ --

ਆਦਿ ਲੇ ਭਗਤ ਜਿਤੁ ਲਗਿ ਤਰੇ
ਸੋ ਗੁਰਿ ਨਾਮੁ ਦ੍ਰਿੜਾਇਅਉ ॥

گُر رامداس کلّچُرے
تےَ ہرِ پّریم پدارتھُ پائِئُ --7--

ਗੁਰ ਰਾਮਦਾਸ ਕਲ੍ਚਰੈ
ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥

پّریم بھگتِ پرواہ
پّریتِ پُبلی ن ہُٹءِ --

ਪ੍ਰੇਮ ਭਗਤਿ ਪਰਵਾਹ
ਪ੍ਰੀਤਿ ਪੁਬਲੀ ਨ ਹੁਟਇ ॥

ستِگُر سبدُ اتھاہُ
امِء دھارا رسُ گُٹءِ --

ਸਤਿਗੁਰ ਸਬਦੁ ਅਥਾਹੁ
ਅਮਿਅ ਧਾਰਾ ਰਸੁ ਗੁਟਇ ॥

مت ماتا سنّتوکھُ پِتا سرِ سہج سمایِءُ --	----	ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥
آجونی سنّبھوِءُ جگتُ گر بچنِ ترایِءُ --	----	ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥
ابِگت اگوچرُ اپرپرُ منِ گر سبدُ وسائِءُ --	----	ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥
گُر رامداس کلّیچرے تےَ جگت اُدھارنُْ پائِءُ --8--	----	ਗੁਰ ਰਾਮਦਾਸ ਕਲੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥
جگت اُدھارنُْ نو ندھانُ بھگتہ بھو تارنُْ --	----	ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥
انّمرِت بوُنّد ہرِ نامُ بِس کی بکھےَ نِوارنُْ --	----	ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥
سہج تروور پھلِئو گِیان انّمرِت پھل لاگے --	----	ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥
گُر پّرسادِ پائِیئہ دھنّنِ تے جن بڈبھاگے --	----	ਗੁਰ ਪ੍ਰਸਾਦਿ ਪਾਈਅਹ ਧੰਨਿ ਤੇ ਜਨ ਬਡਭਾਗੇ ॥
تے مُکتے بھۓ ستِگُر سبدِ منِ گر پرچا پائِءُ --	----	ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥

گُر رامداس کلّیچُرے تےَ سبدِ نِیسانُ[1] بجائِئُ --9-- | نِیشانُ[1]-	----	ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥
سیج سدھا سہجُ چھاوانُ سنّتوکھُ سراچِئُ سدا سِیل سنّناہُ سوہےَ --	----	ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥
گُر سبدِ سماچرِئو نامُ ٹیک سنّگادِ بوہےَ --	Page# [1398]	ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥
اجونیئُ بھلّیُ املُ ستِگر سنّگِ نِواس --	----	ਅਜੋਨੀਉ ਭਲ੍ਯ੍ਯੁ ਅਮਲੁ ਸਤਿਗੁਰ ਸੰਗਿ ਨਿਵਾਸ ॥
گُر رامداس کلّیچُرے تُء سہج سرووِر باسُ --10--	----	ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥
گُرُ جِنّہ کءُ سُپّرسنّنُ نامُ ہرِ رِدےَ نِواسےَ --	----	ਗੁਰੁ ਜਿਨ੍ਹ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥
جِنّہ کءُ گُرُ سُپّرسنّنُ دُرتُ دُورنّترِ ناسےَ --	----	ਜਿਨ੍ਹ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥
گُرُ جِنّہ کءُ سُپّرسنّنُ مانُ ابھِمانُ نِوارےَ --	----	ਗੁਰੁ ਜਿਨ੍ਹ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥
جِنّہ کءُ گُرُ سُپّرسنّنُ سبدِ لگِ بھوجلُ تارےَ --	----	ਜਿਨ੍ਹ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥

پرچءُ پّرمانڑُ گر پائِئءُ	----	ਪਰਚਉ ਪ੍ਰਮਾਣੁ ਗੁਰ ਪਾਇਅਉ
تِن سکیتھءُ جنمُ جگِ --		ਤਿਨ ਸਕਯਥਉ ਜਨਮੁ ਜਗਿ ॥
سّری گُروُ سرنِ بھجُ کلّي کبِ	----	ਸ੍ਰੀ ਗੁਰੂ ਸਰਣਿ ਭਜੁ ਕਲ੍ਯ ਕਬਿ
بھگتِ مُکتِ سبھ گُروُ لگِ --11--		ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥
ستِگُرِ کھیما[1] تانِیا	----	ਸਤਿਗੁਰਿ ਖੇਮਾ ਤਾਣਿਆ
جگ جُوتھ سمانےٗ -- | [1]خیما-		ਜੁਗ ਜੂਥ ਸਮਾਣੇ ॥
انبھءُ نیجا[1] نامُ ٹیک	----	ਅਨਭਉ ਨੇਜਾ ਨਾਮੁ ਟੇਕ
جتُ بھگت اگھانےٗ -- | [1]نیزا-		ਜਿਤੁ ਭਗਤ ਅਘਾਣੇ ॥
گُرُ نانکُ انگدُ امرُ	----	ਗੁਰੁ ਨਾਨਕੁ ਅੰਗਦੁ ਅਮਰੁ
بھگت ہرِ سنّگ سمانےٗ --		ਭਗਤ ਹਰਿ ਸੰਗਿ ਸਮਾਣੇ ॥
اِہُ راج جوگ گُر رامداس	----	ਇਹੁ ਰਾਜ ਜੋਗ ਗੁਰ ਰਾਮਦਾਸ
تُمّہ ہو رسُ جانےٗ --12--		ਤੁਮ੍ ਹੂ ਰਸੁ ਜਾਣੇ ॥੧੨॥
جنکُ سوءِ جِن جانِیا	----	ਜਨਕੁ ਸੋਇ ਜਿਨਿ ਜਾਣਿਆ
اُنمنِ رتھُ دھریا --		ਉਨਮਨਿ ਰਥੁ ਧਰਿਆ ॥
ستُ سنّتوکھُ سماچرے	----	ਸਤੁ ਸੰਤੋਖੁ ਸਮਾਚਰੇ
ابھرا سرُ بھرِیا --		ਅਭਰਾ ਸਰੁ ਭਰਿਆ ॥
اکتھ کتھا امرا پُری	----	ਅਕਥ ਕਥਾ ਅਮਰਾ ਪੁਰੀ
جِسُ دےءِ سُ پاوےَ --		ਜਿਸੁ ਦੇਇ ਸੁ ਪਾਵੈ ॥

ਇਹੁ ਜਨਕ ਰਾਜੁ ਗੁਰ ਰਾਮਦਾਸ
ਤੁਝ ਹੀ ਬਣਿ ਆਵੈ ॥੧੩॥

اِہُ جنک راجُ گر رامداس
تُجھ ہی بڻِ آوے --13--

ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹੁ
ਤਿਨ੍ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥

ستِگر نامُ ایک لِو منِ جپے دِرڑّہُ
تِنّہ جن دُکھ پاپُ کہُ کت ہووے جیءُ --

ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ
ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥

تارڻُ ترڻُ کھِن ماتّر جا کءُ دِرسّٹِ دھارے
سبدُ رِدبیچارے کامُ کرودھُ کھووے جیءُ --

ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ
ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ ॥

جیئن سبھن داتا اگم گّیان بِکھّیاتا
اِہنِس دھّیان دھاوے پلک ن سووے جیءُ --

ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ
ਗੁਰਮੁਖਿ ਗ੍ਯ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ ॥

جا کءُ دیکھت دِردّر جاوے نامُ سو نِدھانُ پاوے
گُرمُکھِ گّیانِ دُرمتِ مَیلُ دھووے جیءُ --

ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ
ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥

ستِگر نامُ ایک لِو منِ جپے دِرڑُ
تِن جن دُکھ پاپ کہُ کت ہووے جیءُ --1--

ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥

دھرم کرم پُورے ستِگُر پائی ہے --

جا کی سیوا سِدھ سادھ مُنِ جن سُرِ نر جاچہِ سبد سارُ ایک لِو لائی ہے --	----	ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥
پھُنِ جانےَ کو تیرا اپارُ نربھءُ نِرنّکارُ اکتھ کتھنہارُ تُجھہِ بُجھائی ہے --	----	ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥
بھرم بھُولے سنّسار چھُٹہُ جُونی سنّگھار جم کو ن ڈنّڈ کال گُرمتِ دھِیائی ہے --	----	ਭਰਮ ਭੁਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਯਾਈ ਹੈ ॥
من پرانْی مُگدھ بیِچارُ اہِنِس جپُ دھرم کرم پُورےَ ستِگُر پائی ہے --2--	----	ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥੨॥
ہءُ بلِ بلِ جاءُ ستِگُر ساچے نام پر --	----	ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥
کون اُپما دےءُ کون سیوا سرےءُ ایک مُکھ رسنا رسہُ جُگ جورِ کر --	----	ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥
پھُنِ من بچ کرم جانُ انت دُوجا ن مانُ نامُ سو اپارُ سارُ دِینو گُرِ رِد دھر --	----	ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥
نلِّ کوِ پارس پرس کچ کنّچنا ہوءِ چنّدنا سُباسُ جاسُ سِمرت ان تر --	----	ਨਲ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥
جا کے دیکھت دُیارے کام کرودھ ہی نِوارے	Page# [1399]	ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥

جی ہءُ بلِ بلِ جاءُ ستِگُر ساچے نام پر

--3--

راجُ جوگُ تکھتُ[1] دِیئنُ گر رامداس -- | ---- ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥

[1]تخت۔

پّرتھمے نانک چنّدُ جگت بھیو آننّدُ
تارنِ منُکھیِ جن کِیئءُ پّرگاس -- ---- ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ ॥

گر انگد دِیئءُ نِدھانُ اکتھ کتھا گیانُ
پنّچ بھوت بسِ کینے جمت ن تّراس -- ---- ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥

گر امرُ گرُو سّری ستِ کلجُگِ راکھی پت
اگھن دیکھت گتُ چرن کول جاس -- ---- ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ ॥

سبھ بِدھِ مانِئءُ منُ تب ہی بھئءُ پّرسنّنُ
راجُ جوگُ تکھتُ[1] دِیئنُ گر رامداس ---- ਸਭ ਬਿਧਿ ਮਾਨ੍ਯ੍ਯਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥

--4-- | [1]تخت۔

رڈ -- ---- ਰਡ ॥

جِسہِ دھارِئءُ دھرتِ ارُ وِئمُ ارُ پونُّ تے نیِر سر
اور انل انادِ کِیئءُ -- ---- ਜਿਸਹਿ ਧਾਰ੍ਯ੍ਯਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ
ਅਵਰ ਅਨਲ ਅਨਾਦਿ ਕੀਅਉ ॥

سسِ رِکھِ نِسِ سُور دِنِ
سَیل ترُوء پھل پھُل دِیئءُ -- ---- ਸਸਿ ਰਿਖਿ ਨਿਸਿ ਸੂਰ ਦਿਨਿ
ਸੈਲ ਤਰੂਅ ਫਲ ਫੁਲ ਦੀਅਉ ॥

سُرِ نر سپت سمُدّر کِۓ دھارِئو ترِبھوݨ جاسُ --	-----	ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥
سوئی ایکُ نامُ ہرِ نامُ ستِ پائِئو گُر امر پرگاسُ --15--	-----	ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧੫॥
کچہُ کنّچنُ بھئِئُ سبدُ گُر سروݨہِ سُݨِئو --	-----	ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥
بِکھُ تے انّمرِتُ ہُئِءُ نامُ ستِگُر مُکھِ بھݨِئءُ --	-----	ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥
لوہءُ ہوئِءُ لالُ ندرِ ستِگُرُ جدِ دھارے --	-----	ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥
پاہݨ مانکُ کرے گِیانُ گُر کہِئءُ بیچارے --	-----	ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥
کاٹھہُ سریکھنّڈ ستِگُرِ کِیئءُ دُکھ دردّر تِن کے گِئۓ --	-----	ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥
ستِگُرو چرن جِنّہ پرسِیا سے پسُ پریت سُرِ نر بھئِۓ --2--6--	-----	ਸਤਿਗੁਰੂ ਚਰਨ ਜਿਨ੍ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥
جامِ گُرو ہوءِ ولِ دھنہِ کِیا گارو دِجءِ --	-----	ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥

جامِ گُرُو ہوءِ ولِ لکھ باہے کِیا کِجءِ --	-----	ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥
جامِ گُرُو ہوءِ ولِ گِیان اُر دھِیان انن پرِ --	-----	ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥
جامِ گُرُو ہوءِ ولِ سبدُ ساکھی سُ سچہ گھرِ --	-----	ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥
جو گُرُو گُرُو اہِنِس جپے داسُ بھٹُ بینتِ کہے --	-----	ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥
جو گُرُو نامُ رِد مہِ دھرے سو جنم مرنٗ دُہ تھے رہے --3--7--	-----	ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥
گُر بِنُ گھورُ اندھارُ گُرُو بِنُ سمجھ ن آوے --	-----	ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
گُر بِنُ سُرتِ ن سِدھِ گُرُو بِنُ مُکتِ ن پاوے --	-----	ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
گُرُ کرُ سچُ بیچارُ گُرُو کرُ رے من میرے --	-----	ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥
گُرُ کرُ سبد سپُنّ اگھن کٹہِ سبھ تیرے --	-----	ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥

گُرُ نینِڑ بینِڑ گُرُ گُرُ کرہُ گُرُو ست کوِ نلّ کہِ --	----	ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ ਕਹਿ ॥
جِنِ گُرُو ن دیکھِئءُ نہُ کِیئءُ تے اکیتھ سنسار مہِ --4--8--	----	ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥
گُرُو گُرُو گُرُ کرُ من میرے --	----	ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥
تارنْ ترنْ سمرّتھُ کلجُگِ سُنت سمادھِ سبد جسُ کیرے --	----	ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ॥
پھُنِ دُکھنِ ناسُ سُکھدایکُ سُورءُ جو دھرت دھِیانُ بست تہِ نیرے --	Page# [1400]	ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ ॥
پُورءُ پُرکھُ ردَے ہرِ سمرت مُکھُ دیکھت اگھ جاہِ پریرے --	----	ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥
جءُ ہرِ بُدھِ ردھِ سِدھِ چاہت گُرُو گُرُو گُرُ کرُ من میرے --5--9--	----	ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥੫॥੯॥
گُرُو مُکھُ دیکھِ گرُو سُکھُ پایءُ --	----	ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥
ہُتی جُ پیاس پِئُوس پِونّ کی بنّچھت سِدھِ کءُ بِدھِ مِلایءُ --	----	ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥
پُورن بھو من ٹھئُر بسو رس باسن سِءُ جُ دہنّ دِس دھایءُ --	----	ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥

گوبِندوالُ گوبِند پُری سم
جلّین تیرِ بِپاس بنایِءُ --

ਗੋਬਿੰਦਵਾਲੁ ਗੋਬਿੰਦ ਪੁਰੀ ਸਮ
ਜਲੑਨ ਤੀਰਿ ਬਿਪਾਸ ਬਨਾਯਉ ॥

گیءُ دُکھُ دُورِ برکھن کو
سُ گُرو مُکھُ دیکھِ گرُو سُکھُ پایِءُ
--10--6--

ਗਯਉ ਦੁਖੁ ਦੂਰਿ ਬਰਖਨ ਕੋ
ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ
॥੬॥੧੦॥

سمرتھ گُرو سِرِ ہتھُ دھرِّیءُ --

ਸਮਰਥ ਗੁਰੂ ਸਿਰਿ ਹਥੁ ਧਰੵਉ ॥

گُرِ کینی کرِپا ہرِ نامُ دِیئءُ
جِسُ دیکھِ چرنّن اگھنّن ہرِّیءُ --

ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ
ਜਿਸੁ ਦੇਖਿ ਚਰੰਨ ਅਘੰਨ ਹਰੵਉ ॥

نِسِ باسُر ایکُ سمان دھِیان
سُ نام سُنے سُتُ بھان ڈرِّیءُ --

ਨਿਸਿ ਬਾਸੁਰ ਏਕ ਸਮਾਨ ਧਿਆਨ
ਸੁ ਨਾਮ ਸੁਨੇ ਸੁਤੁ ਭਾਨ ਡਰੵਉ ॥

بھنِ داس سُ آس جگتّر گُرُو کی
پارسُ بھیٹِ پرسُ کرِّیءُ --

ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ
ਪਾਰਸੁ ਭੇਟਿ ਪਰਸੁ ਕਰੵਉ ॥

رامداسُ گُرُو ہرِ ستِ کِییءُ
سمرتھ گُرُو سِرِ ہتھُ دھرِّیءُ --7--11--

ਰਾਮਦਾਸੁ ਗੁਰੂ ਹਰਿ ਸਤਿ ਕੀਯਉ
ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥

اب راکھہُ داس بھاٹ کی لاج --

ਅਬ ਰਾਖਹੁ ਦਾਸ ਭਾਟ ਕੀ ਲਾਜ ॥

جَیسی راکھی لاج بھگت پرہِلاد کی
ہرناکھس پھارے کر آج --

ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ
ਹਰਨਾਖਸ ਫਾਰੇ ਕਰ ਆਜ ॥

پھُنِ دروپتی لاج رکھی ہرِ پربھ جی
چھینت بسترّ دِین بہُ ساج --

ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ
ਛੀਨਤ ਬਸਤ੍ਰ ਦੀਨ ਬਹੁ ਸਾਜ ॥

سوداما اپدا تے راکھِیا گِنکا پڑّہت پُورے تہِ کاج --	----	ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥
سّری ستِگر سُپّرسنّ کلجُگ ہوءِ راکھہُ داس بھاٹ کی لاج --8--12--	----	ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥
جھولنا --	----	ਝੋਲਨਾ ॥
گُرو گُر گُرو گُر گُرو جپُ پّرانِیئہُ --	----	ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥
سبدُ ہرِ ہرِ جپےَ نامُ نو نِدھِ اپےَ رسنِ اِہنِس رسےَ ستِ کرِ جانِیئہُ --	----	ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥
پھُنِ پّریم رنّگ پائیئےَ گُرمُکھِ دھِیائیئےَ انّن مارگ تجہُ بھجہُ ہرِ گّیانِیئہُ --	----	ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥
بچن گُر رِدِ دھرہُ پنّچ بھُو بسِ کرہُ جنمُ کُل اُدھرہُ دّوارِ ہرِ مانِیئہُ --	----	ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥
ج ءُ ت سبھ سُکھ اِت اُت تُم بنّچھوہُ گُرو گُر گُرو گُر گُرو جپُ پّرانِیئہُ --1--13--	----	ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥੧॥੧੩॥
گُرو گُر گُرو گُر گُرو جپ ستِ کرِ --	----	ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥

اگم گن جانُ ندھانُ ہرِ منِ دھرہُ دھیانُ
اہِنِس کرہُ بچن گُر ردے دھرِ --

ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯ੍ਯਾਨੁ
ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥

پھُنِ گُرو جل بِمل اتھاہ
مجنُ کرہُ سنّت گُرسِکھ ترہُ
نام سچ رنگ سرِ --

ਫੁਨਿ ਗੁਰੂ ਜਲ ਬਿਮਲ ਅਥਾਹ
ਮਜਨੁ ਕਰਹੁ ਸੰਤ ਗੁਰਸਿਖ ਤਰਹੁ
ਨਾਮ ਸਚ ਰੰਗ ਸਰਿ ॥

سدا نِروَیرُ نِرنّکارُ نِربھءُ جپے
پّریم گُر سبد رسِ کرت دّرڑُ بھگتِ ہرِ --

ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ
ਪ੍ਰੇਮ ਗੁਰ ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ ॥

مُگدھ من بھّرمُ تجہُ نامُ گُرمُکھِ بھجہُ
گُرو گُر گُرو گُر
گُرو جپُ ستِ کرِ --2--14--

ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ
ਗੁਰੂ ਗੁਰੁ ਗੁਰੂ ਗੁਰੁ
ਗੁਰੂ ਜਪੁ ਸਤਿ ਕਰਿ ॥੨॥੧੪॥

گُرو گُر گُر کرہُ
گُرو ہرِ پائیئے --

ਗੁਰੂ ਗੁਰੁ ਗੁਰੁ ਕਰਹੁ
ਗੁਰੂ ਹਰਿ ਪਾਈਐ ॥

Page# [1401]

اُددھِ گُر گہِر گنّبھیر بیئنّتُ
ہرِ نام نگ ہیر منِ
مِلت لِو لائیئے --

ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ
ਹਰਿ ਨਾਮ ਨਗ ਹੀਰ ਮਣਿ
ਮਿਲਤ ਲਿਵ ਲਾਈਐ ॥

پھُنِ گُرو پرمل سرس کرت کنّچنُ پرس
مَیلُ دُرمتِ ہرت سبدِ گُرُ دھیائیئے --

ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ
ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ ॥

انمّرت پرواہ چھٹکنّت سد دّوارِ جسُ
گیّان گرُ بِمل سر سنّت سِکھ نائیئَ --

ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ
ਗ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥

نامُ نِربانُّ نِدھانُ ہر اُرِ دھرہُ
گرُو گرُ گرُ کرہُ گرُو ہرِ پائیئَ --3--15--

ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ
ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ
॥੩॥੧੫॥

گرُو گرُ گرُو گرُ
گرُو جپُ مّن رے --

ਗੁਰੂ ਗੁਰੁ ਗੁਰੂ ਗੁਰੁ
ਗੁਰੂ ਜਪੁ ਮੰਨ ਰੇ ॥

جا کی سیو سِو سِدھ سادھِک سُر اسُر گݨ ترہِ
تیتیس
گرُ بچن سُݨِ کنّن رے --

ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ
ਗਣ ਤਰਹਿ ਤੇਤੀਸ
ਗੁਰ ਬਚਨ ਸੁਣਿ ਕੰਨ ਰੇ ॥

پھُنِ ترہِ تے سنّت ہِت بھگت گرُ گرُ کرہِ
ترِئو پرِہلادُ گر مِلت مُنِ جنّن رے --

ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ
ਕਰਹਿ
ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ
॥

ترہِ ناردادِ سنکادِ ہر گرُمُکھہِ
ترہِ اِک نام لگِ تجہُ رس انّن رے --

ਤਰਹਿ ਨਾਰਦਾਦਿ ਸਨਕਾਦਿ ਹਰਿ
ਗੁਰਮੁਖਹਿ
ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ
॥

داسُ بینتِ کہےَ نامُ گرُمُکھِ لہےَ
گرُو گرُ گرُو گرُ گرُو جپُ مّن رے
--29--16--4--

ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ
॥੪॥੧੬॥੨੯॥

سِری گرُو ساہِبُ[1] سبھ اُوپرِ -- | [1]صاحِبُ-

ਸਿਰੀ ਗੁਰੂ ਸਾਹਿਬੁ ਸਭ ਊਪਰਿ ॥

کری کرِپا ستجُگ جِن دھرُو پر --	-----	ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥
سّری پرّہلاد بھگت اُدھرِئنّ --	-----	ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥
ہسّت کمل ماتھے پر دھرِئنّ --	-----	ਹਸ੍ਤ ਕਮਲ ਮਾਥੇ ਪਰ ਧਰੀਅੰ ॥
الکھ رُوپ جیء لکھّیا ن جائی --	-----	ਅਲਖ ਰੂਪ ਜੀਅ ਲਖ੍ਯਾ ਨ ਜਾਈ ॥
سادھِک سِدھ سگل سرنائی --	-----	ਸਾਧਿਕ ਸਿਧ ਸਗਲ ਸਰਣਾਈ ॥
گُر کے بچن ستِ جیء دھارہ --	-----	ਗੁਰ ਕੇ ਬਚਨ ਸਤਿ ਜੀਅ ਧਾਰਹੁ ॥
ماݨس جنمُ دیہ نِسّتارہ --	-----	ਮਾਣਸ ਜਨਮੁ ਦੇਹ ਨਿਸ੍ਤਾਰਹੁ ॥
گُر جہاج کھیوٹ گُرو گُر بِنُ تریا ن کوءِ --	-----	ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
گُر پرّسادِ پرّبھُ پائیئےَ گُر بِنُ مُکت ن ہوءِ --	-----	ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥
گُر نانکُ نِکٹِ بسے بنواری --	-----	ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥
تِن لہݨا تھاپ جوتِ جگِ دھاری --	-----	ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥
لہݨے پنتھُ دھرم کا کییا --	-----	ਲਹਣੈ ਪੰਥੁ ਧਰਮ ਕਾ ਕੀਆ ॥
امرداس بھلے کءُ دییا --	-----	ਅਮਰਦਾਸ ਭਲੇ ਕਉ ਦੀਆ ॥
تِن سّری رامداسُ سوڈھی تھِرُ تھپیّءُ --	-----	ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯਉ ॥
ہرِ کا نامُ اکھےَ نِدھِ اپّیءُ --	-----	ਹਰਿ ਕਾ ਨਾਮੁ ਅਖੈ ਨਿਧਿ ਅਪ੍ਯਉ ॥
اپّیءُ ہرِ نامُ اکھےَ نِدھِ چہُ جُگِ گُر سیوا کرِ پھل لہِیئنّ --	-----	ਅਪ੍ਯਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥

بنّدہِ جو چرݨ سرݨِ سُکھُ پاوہِ
پرمانّند گرمُکھِ کہیئں --

ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ
ਪਰਮਾਨੰਦ ਗੁਰਮੁਖਿ ਕਹੀਅਂ ॥

پرتکھِ دیہ پاربّرہمُ سُیامی
آدِ رُوپ پوکھݨ بھرݨّ --

ਪਰਤਖਿ ਦੇਹ ਪਾਰਬ੍ਰਹਮੁ ਸੁਆਮੀ
ਆਦਿ ਰੂਪਿ ਪੋਖਣ ਭਰਣੰ ॥

ستِگُرُ گُرُ سیوِ الکھ گتِ جا کی
سّری رامداسُ تارݨ ترݨّ --1--

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ
ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥

جِہ انّمرِت بچن بانݨی سادھُو جن جپہِ
کرِ بِچِتِ چائو --

ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ
ਕਰਿ ਬਿਚਿਤਿ ਚਾਓ ॥

آننّدُ نِت منگّلُ
گُر درسنُ سپھلُ سنّسارِ --

ਆਨੰਦੁ ਨਿਤ ਮੰਗਲੁ
ਗੁਰ ਦਰਸਨੁ ਸਫਲੁ ਸੰਸਾਰਿ ॥

سنّسارِ سپھلُ گنگا گُر درسنُ
پرسن پرم پوِتّر گتے --

ਸੰਸਾਰਿ ਸਫਲੁ ਗੰਗਾ ਗੁਰ ਦਰਸਨੁ
ਪਰਸਨ ਪਰਮ ਪਵਿਤ੍ਰ ਗਤੇ ॥

جِیتہِ جم لوکُ پتت جے پّرانݨی
ہرِ جن سِو گُر گّیانِ رتے --

ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ
ਹਰਿ ਜਨ ਸਿਵ ਗੁਰ ਗ੍ਯਾਨਿ ਰਤੇ ॥

رگھُبنّسِ تِلکُ سُنّدرُ دسرتھ گھرِ
مُنِ بنّچھہِ جا کی سرݨّ --

ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ
ਮੁਨਿ ਬੰਛਹਿ ਜਾ ਕੀ ਸਰਣੰ ॥

ستِگُرُ گُرُ سیوِ الکھ گتِ جا کی
سّری رامداسُ تارݨ ترݨّ --2--

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ
ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥

سنّسارُ اگم ساگرُ
تُلہا ہرِ نامُ گُرو مُکھِ پایا --

Page# [1402]

ਸੰਸਾਰੁ ਅਗਮ ਸਾਗਰੁ
ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਇਆ ॥

جگِ جنم مرنُ بھگا
اِہ آئی ہیئے پرتیتِ --

ਜਗਿ ਜਨਮ ਮਰਣੁ ਭਗਾ
ਇਹ ਆਈ ਹੀਐ ਪਰਤੀਤਿ ॥

پرتیتِ ہیئے آئی جِن جن کے
تِنہ کءُ پدوی اُچ بھئی --

ਪਰਤੀਤਿ ਹੀਐ ਆਈ ਜਿਨ ਜਨ ਕੈ
ਤਿਨ੍ ਕਉ ਪਦਵੀ ਉਚ ਭਈ ॥

تجِ مائیا موہُ لوبھُ ارُ لالچُ
کام کرودھ کی برِتھا گئی --

ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ
ਕਾਮ ਕ੍ਰੋਧ ਕੀ ਬ੍ਰਿਥਾ ਗਈ ॥

اولوکیا برہمُ بھرمُ سبھُ چھُٹکیا
دِبّ درِسٹِ کارنْ کرنّ --

ਅਵਲੋਕ੍ਯਾ ਬ੍ਰਹਮੁ ਭਰਮੁ ਸਭੁ ਛੁਟਕ੍ਯਾ
ਦਿਬ੍ਯ ਦ੍ਰਿਸ੍ਟਿ ਕਾਰਣ ਕਰਣੰ ॥

ستگرُ گرُ سیوِ الکھ گتِ جا کی
سری رامداسُ تارنْ ترنّ --3--

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ
ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥

پرتاپُ سدا گر کا گھٹِ گھٹِ
پرگاسُ بھیا جسُ جن کے --

ਪਰਤਾਪੁ ਸਦਾ ਗੁਰ ਕਾ ਘਟਿ ਘਟਿ
ਪਰਗਾਸੁ ਭਯਾ ਜਸੁ ਜਨ ਕੈ ॥

اِک پڑہِ سُنہِ گاوہِ
پربھاتِہ کرہِ اِسنانُ --

ਇਕਿ ਪੜਹਿ ਸੁਣਹਿ ਗਾਵਹਿ
ਪਰਭਾਤਿਹਿ ਕਰਹਿ ਇਸ੍ਨਾਨੁ ॥

اِسنانُ کرہِ پربھاتِ سُدھ منِ
گر پوُجا بِدھِ سہت کرنّ --

ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ
ਗੁਰ ਪੂਜਾ ਬਿਧਿ ਸਹਿਤ ਕਰੰ ॥

کنّچنُ تنُ ہوءِ پرسِ پارس کءُ
جوتِ سرُوپی دھیانُ دھرنّ --

ਕੰਚਨੁ ਤਨੁ ਹੋਇ ਪਰਸਿ ਪਾਰਸ ਕਉ
ਜੋਤਿ ਸਰੂਪੀ ਧ੍ਯ੍ਾਨੁ ਧਰੰ ॥

جگجیونُ جگنّناتھُ جل تھل مہِ
رہیا پُور بہُ بِدھِ برننّ --

ਜਗਜੀਵਨੁ ਜਗੰਨਾਥੁ ਜਲ ਥਲ ਮਹਿ
ਰਹਿਆ ਪੂਰਿ ਬਹੁ ਬਿਧਿ ਬਰਨੰ ॥

ستِگُرُ گُرُ سیوِ الکھ گتِ جا کی
سّری رامداسُ تارنُ ترنّن --4--

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ
ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥

جِنہُ بات نِسّچل دھرُوء جانی
تیئی جیو کال تے بچا --

ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ
ਤੇਈ ਜੀਵ ਕਾਲ ਤੇ ਬਚਾ ॥

تِنّہ ترِئو سمنّدرُ رُدرُ کھِن اِک مہِ
جلھر بِنّب جُگتِ جگُ رچا --

ਤਿਨ੍ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ
ਜਲਹਰ ਬਿੰਬ ਜੁਗਤਿ ਜਗੁ ਰਚਾ ॥

کُنڈلنی سُرجھی ستسنّگتِ
پرمانّند گُرُو مُکھِ مچا --

ਕੁੰਡਲਨੀ ਸੁਰਝੀ ਸਤਸੰਗਤਿ
ਪਰਮਾਨੰਦ ਗੁਰੁ ਮੁਖਿ ਮਚਾ ॥

سِری گُرُو ساہِبُ[1] سبھ اُوپر
من بچ کرنّم سیوِیۓ سچا --5-- |

ਸਿਰੀ ਗੁਰੂ ਸਾਹਿਬੁ ਸਭ ਊਪਰਿ
ਮਨ ਬਚ ਕ੍ਰੰਮ ਸੇਵੀਐ ਸਚਾ ॥੫॥

[1]صاحبُ-

واہِگُرُو واہِگُرُو واہِگُرُو واہِ جیءُ --

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

کول نَین مدھُر بَین کوٹِ سَین سنّگ سوبھ
کہت ما جسود جِسہِ دہی بھاتُ کھاہِ جیءُ --

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥

ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥	----	دیکھِ رُوپُ اتِ انُوپُ موہ مہا مگ بھئی کِنّکنی سبد جھنتکار کھیلُ پاہِ جیءُ ۔۔
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਰ ਗ੍ਯ੍ਰਾਨੁ ਧ੍ਯ੍ਰਾਨੁ ਧਰਤ ਹੀਐ ਚਾਹਿ ਜੀਉ ॥	----	کال کلم[1] ہُکمُ[2] ہاتھِ کہہُ کئُنُ میٹِ سکےَ اِیسُ بنّمیُ گیانُ دھیانُ دھرت ہیئےَ چاہِ جیءُ ۔۔ | [1]قلم۔ [2]حُکمُ۔
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧੬॥	----	ستِ ساچُ سّری نِواسُ آدِ پُرکھُ سدا تُہی واہِگُرُو واہِگُرُو واہِگُرُو واہِ جیءُ ۔۔16۔۔
ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥	----	رام نام پرم دھام سُدھ بُدھ نِرِیکار بیسُمار[1] سربر کءُ کاہِ جیءُ ۔۔ | [1]بیشُمار۔
ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥	----	سُتھر چِت بھگت ہِت بھیکھُ دھرِئو ہرناکھسُ ہرِئو نکھ بِدارِ جیءُ ۔۔
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥	----	سنّکھ چکّر گدا پدم آپِ آپُ کیئو چھدم اپرنّپر پاربّرہم لکھےَ کئُنُ تاہِ جیءُ ۔۔
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥	----	ستِ ساچُ سّری نِواسُ آدِ پُرکھُ سدا تُہی واہِگُرُو واہِگُرُو واہِگُرُو واہِ جیءُ ۔۔2۔۔7۔۔

پیت بسن کُنّد دسن پرِء سہت کنّٹھ مال مُکٹُ سِیس مورپنّکھ چاہِ جیءُ --	----	ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥
بیوجِیر[1] بڈے دھِیر دھرم انّگ الکھ اگم کھیلُ کِیا آپنڑےَ اُچھاہِ جیءُ --	----	ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥
اکتھ کتھا کتھی ن جاءِ تِین لوک رہِیا سماءِ سُتہ سِدھ رُوپُ دھرِئو ساہن کےَ ساہِ جیءُ --	Page# [1403]	ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥
ستِ ساچُ سّری نِواسُ آدِ پُرکھُ سدا تُہی واہِگُرُو واہِگُرُو واہِگُرُو واہِ جیءُ --3--8--	----	ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
ستِگُرُو ستِگُرُو ستِگُر گُبِنّد جیءُ --	----	ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥
بلِہِ چھلن سبل ملن بھگّتِ پھلن کانّہ کُئر نِہکلنّک بجی ڈنّک چرّہُو دل روِنّد جیءُ --	----	ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥
رام رونڑ دُرت دونڑ سکل بھونڑ کُسل کرنڑ سرب بھُوت آپِ ہی دیوادھِ دیو سہس مُکھ پھنِنّد جیءُ --	----	ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥

[1]بیوزِیر-

جرم کرم مچھ کچھ ہُء براہ
جمُنا کے کُولِ کھیلُ کھیلِئو جِنِ گِنّد جی ءُ --

ਜਰਮ ਕਰਮ ਮਛ ਕਛ ਹੁਅ ਬਰਾਹ
ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥

نامُ سارُ ہیئے دھارُ تجُ بِکارُ من گینّد
ستِگُرُو ستِگُرُو ستِگر گُبِنّد جی ءُ --4--9--

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ
ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥

سِری گُرُو سِری گُرُو
سِری گُرُو ستِ جی ءُ --

ਸਿਰੀ ਗੁਰੂ ਸਿਰੀ ਗੁਰੂ
ਸਿਰੀ ਗੁਰੂ ਸਤਿ ਜੀਉ ॥

گُر کہِیا مانُ نِج نِدھانُ سچُ جانُ منّتّرُ اِہےَ
نِسِ باسُر ہوءِ کلّیانُ لہہِ پرم گتِ جی ءُ --

ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥

کامُ کّرودھُ لوبھُ موہُ جݨ جݨ سِءُ چھاڈُ دھوہُ
ہئُمےَ کا پھنّدھُ کاٹُ سادھسنّگِ رتِ جی ءُ
--

ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ
ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥

دیہ گیہُ ترِء سنیہُ چِت بِلاسُ جگت ایہُ
چرن کمل سدا سےءُ ڈرِڑتا کرُ متِ جی ءُ
--

ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ
ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥

نامُ سارُ ہیئے دھارُ تجُ بِکارُ من گینّد
سِری گُرُو سِری گُرُو سِری گُرُو ستِ جی ءُ
--10--5--

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥

سیوکؑ کےَ بھرپُور جُگُ جُگُ واہگُرُو تیرا سبھُ سدکا[1] ۔۔ | [1]صدقا۔	----	ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥
نِرنّکارُ پّربھُ سدا سلامتِ کہِ ن سکےَ کوئُو تُو کد کا ۔۔	----	ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥
بّرہما بِسنُ سِرے تےَ اگنت تِن کءُ موہُ بھیا من مد کا ۔۔	----	ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥
چوراسِیہ لکھ جونِ اُپائی رِجک دِییا سبھ ہُو کءُ تد کا ۔۔	----	ਚਵਰਾਸੀਹ ਲਖ ਜੋਨਿ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ॥
سیوکؑ کےَ بھرپُور جُگُ جُگُ واہِگُرُو تیرا سبھُ سدکا[1] ۔۔1۔۔11۔۔ | [1]صدقا۔	----	ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭੁ ਸਦਕਾ ॥੧॥੧੧॥
واہُ واہُ کا بڈا تماسا[1] ۔۔ | [1]تماشا۔	----	ਵਾਹੁ ਵਾਹੁ ਕਾ ਬਡਾ ਤਮਾਸਾ ॥
آپے ہسےَ آپِ ہی چِتوےَ آپے چنّدُ سُورُ پرگاسا ۔۔	----	ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥
آپے جلُ آپے تھلُ تھنّمھنُ آپے کِیا گھٹِ گھٹِ باسا ۔۔	----	ਆਪੇ ਜਲੁ ਆਪੇ ਥਲੁ ਥੰਮ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥
آپے نرُ آپے پھُنِ ناری آپے سارِ آپ ہی پاسا ۔۔	----	ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥

گُرمُکھِ سنّگتِ سبھےَ بِچارہُ واہُ واہُ کا بڈا تماسا[1] --2--12--	----	ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
[1]تماشا۔		
کِیا کھیلُ بڈ میلُ تماسا[1] واہِگُرو تیری سبھ رچنا -- | [1]تماشا۔	----	ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
تُو جلِ تھلِ گگنِ پیالِ پُورِ رہّیا انّمرِت تے مٹھے جا کے بچنا --	----	ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
مانہِ برہمادِک رُدّرادِک کال کا کالُ نرنّجن جچنا --	----	ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
گُر پّرسادِ پائیئےَ پرمارتھُ ستسنّگتِ سیتی منُ کھچنا --	----	ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥
کِیا کھیلُ بڈ میلُ تماسا[1] واہِگُرو تیری سبھ رچنا --3--13--42-- | [1]تماشا۔	Page# [1404]	ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥
اگمُ اننّتُ انادِ آدِ جِسُ کوءِ ن جانئےَ --	----	ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥
سِو برنّچِ دھرِ دھیانُ نِتہِ جِسُ بیدُ بکھانئےَ --	----	ਸਿਵ ਬਿਰੰਚਿ ਧਰਿ ਧ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ ॥
نِرنّکارُ نِرویرُ اورُ نہی دُوسر کوئی --	----	ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ ॥

بھنّجن گڑہنڑ سمتھُ ترنڑ تارنڑ پرّبھُ سوئی --	----	ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥
نانا پرّکار جِن جگُ کیئو جنُ متھُرا رسنا رسےَ --	----	ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥
سّری ستِ نامُ کرتا پُرکھُ گُر راماداس چِتہ بسےَ --1--	----	ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ ॥੧॥
گُرُو سمرتھُ گہِ کرِییا دھّرُو بُدھِ سُمتِ سمّہارن کےُ --	----	ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥
پھُنِ دھّرنّم دھُجا پھہرنّتِ سدا اگھ پُنّج ترنّگ نِوارن کےُ --	----	ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥
متھُرا جن جانِ کہی جیء ساچُ سُ ائُر کچھُو ن بِچارن کےُ --	----	ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥
ہرِ نامُ بوہِتھُ بڈَو کلِ مےَ بھو ساگر پارِ اُتارن کےُ --2--	----	ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥
سنّتت ہی ستسنّگتِ سنّگ سُرنّگ رتے جسُ گاوت ہےَ --	----	ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥
دھّرم پنّتھُ دھرِئو دھرنِیدھر آپِ رہے لِو دھارِ ن دھاوت ہےَ --	----	ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥

متھُرا بھنِ بھاگ بھلے اُنّہ کے من اِچھت ہی پھل پاوت ہےَ --	----	ਮਥੁਰਾ ਭਨਿ ਭਾਗ ਭਲੇ ਉਨ੍ ਕੇ ਮਨ ਇਛਤ ਹੀ ਫਲ ਪਾਵਤ ਹੈ ॥
روِ کے سُت کو تِنّہ ترّاسُ کہا جُ چرنّن گُرو چِت لاوت ہےَ --3--	----	ਰਵਿ ਕੇ ਸੁਤ ਕੋ ਤਿਨ੍ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥
نِرمل نامُ سُدھا پرپُورن سبد ترنّگ پرّگٹِت دِن آگرُ --	----	ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥
گہِر گنّبھیِرُ اتھاہ اتِ بڈّ سُبھرُ سدا سبھ بِدھِ رتناگرُ --	----	ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥
سنّت مرال کرہِ کنّتُوہل تِن جم ترّاس مِٹِئو دُکھ کاگرُ --	----	ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥
کلجُگ دُرت دُورِ کربے کءُ درسنُ گُرو سگل سُکھ ساگرُ --4--	----	ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥
جا کءُ مُنِ دھیّانُ دھرےَ پھِرت سگل جُگ کبہُ ک کوئُو پاوےَ آتم پرّگاس کءُ --	----	ਜਾ ਕਉ ਮੁਨਿ ਧ੍ਯਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥
بید بانْی سہِت برنّچِ جسُ گاوےَ جا کو سِو مُنِ گہِ ن تجات کِبلاس کنّءُ --	----	ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥

جا کَو جوگی جتی سِدھ سادھِک انیک تپ
جٹا جُوٹ بھیکھ کیِۓ پھِرت اُداس کءُ
--

ਜਾ ਕਉ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ
ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥

سُ تِنِ ستِگُرِ سُکھ بھاءِ کرِپا دھاری جیء
نام کی بڈائی دئی گُر رامداس کءُ --5--

ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ
ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥

نامُ نِدھانُ دھِیان انّترگتِ
تیج پُنّج تِہُ لوگ پرگاسے --

ਨਾਮੁ ਨਿਧਾਨੁ ਧਿਆਨ ਅੰਤਰਗਤਿ
ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥

دیکھت درسُ بھٹکِ بھرمُ بھجت
دُکھ پرہرِ سُکھ سہج بِگاسے --

ਦੇਖਤ ਦਰਸੁ ਭਟਕਿ ਭ੍ਰਮੁ ਭਜਤ
ਦੁਖ ਪਰਹਰਿ ਸੁਖ ਸਹਜ ਬਿਗਾਸੇ ॥

سیوک سِکھ سدا اتِ لُبھِت
اِل سمُوہ جِءُ کُسم سُباسے --

ਸੇਵਕ ਸਿਖ ਸਦਾ ਅਤਿ ਲੁਭਿਤ
ਅਲਿ ਸਮੂਹ ਜਿਉ ਕੁਸਮ ਸੁਬਾਸੇ ॥

بِدّمان گُرِ آپِ تھپِّءُ تھِرُ
ساچءُ تکھتُ[1] گُروُ رامداسےَ --6-- |

[1] تخت۔

ਬਿਦ੍ਯ੍ਮਾਨ ਗੁਰਿ ਆਪਿ ਥਪ੍ਯ੍ਉ ਥਿਰੁ
ਸਾਚਉ ਤਖਤੁ ਗੁਰੂ ਰਾਮਦਾਸੈ ॥੬॥

تارِّءُ سنّسارُ مایا مد موہِت
انّمرِت نامُ دِیئءُ سمرتھُ --

ਤਾਰ੍ਯ੍ਉ ਸੰਸਾਰੁ ਮਾਯਾ ਮਦ ਮੋਹਿਤ
ਅੰਮ੍ਰਿਤ ਨਾਮੁ ਦੀਅਉ ਸਮਰਥੁ ॥

پھُنِ کیرتونّت سدا سُکھ سنّپتِ
رِدھِ ارُ سِدھِ ن چھوڑءِ ستھُ --

Page# [1405]

ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ
ਰਿਧਿ ਅਰੁ ਸਿਧਿ ਨ ਛੋਡਇ ਸਥੁ ॥

دانِ بڈَو اتونّتُ مہابلِ سیوکِ داسِ کہئو اِہُ تتھُ --	----	ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥
تاہِ کہا پرواہ کاہُو کی جا کے بسیسِ دھرِئو گُرِ ہتھُ --49--7--	----	ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥
تِینِ بھون بھرپُورِ رہئو سوئی --	----	ਤੀਨਿ ਭਵਨ ਭਰਪੂਰਿ ਰਹਿਓ ਸੋਈ ॥
اپن سرسُ کِیئٔ ن جگت کوئی --	----	ਅਪਨ ਸਰਸੁ ਕੀਅਉ ਨ ਜਗਤ ਕੋਈ ॥
آپُن آپُ آپ ہی اُپایِٔ --	----	ਆਪੁਨ ਆਪੁ ਆਪ ਹੀ ਉਪਾਯਉ ॥
سُرِ نر اسُر انتّ نہی پایِٔ --	----	ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥
پایِٔ نہی انتُ سُرے اسُرہ نر گنٔ گندھّرب کھوجنّت پھرے --	----	ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥
ابناسی اچلُ اجونی سنّبھٔ پُرکھوتمُ اپار پرے --	----	ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥
کرنٔ کارنٔ سمرتھُ سدا سوئی سرب جیٔ منِ دھیائِیٔ --	----	ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯਾਇਯਉ ॥
سّری گُر رامداس جیو جی جگ مہِ تےَ ہرِ پرم پدُ پائِیٔ --1--	----	ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥
ستگُرِ نانکِ بھگتِ کری اِک منِ تنُ منُ دھنُ گوبنّد دیئٔ --	----	ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥

انگدِ اننّتُ مُورتِ نِج دھاری
اگم گیانِ رسِ رسّیٔ ہِییٔ --
ਅੰਗਦਿ ਅਨੰਤੁ ਮੂਰਤਿ ਨਿਜ ਧਾਰੀ
ਅਗਮ ਗ੍ਯਾਨਿ ਰਸਿ ਰਸ੍ਯਉ ਹੀਅਉ ॥

گُرِ امرداسِ کرتارُ کِییٔ وسِ
واہُ واہُ کرِ دھّیاِئِیٔ --
ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ
ਵਾਹੁ ਵਾਹੁ ਕਰਿ ਧ੍ਯਾਇਯਉ ॥

سّری گُر رامداس جیو جي جگ مہِ
تےَ ہرِ پرم پدُ پاِئِیٔ --2--
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ
ਤੈ ਹਰਿ ਪਰਮ ਪਦੁ ਪਾਇਯਉ ॥੨॥

نارُد دھّرُو پّرہلادُ سُداما
پُب بھگت ہرِ کے جُ گنّنّ --
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ
ਪੁਬ ਭਗਤ ਹਰਿ ਕੇ ਜੁ ਗਣੰ ॥

انّبرِیکُ جیدیو ترِلوچنُ
ناما اورُ کبِیرُ بھنّنّ --
ਅੰਬਰੀਕੁ ਜਯਦੇਵ ਤ੍ਰਿਲੋਚਨੁ
ਨਾਮਾ ਅਵਰੁ ਕਬੀਰੁ ਭਣੰ ॥

تِن کَو اوتارُ بھیٔ کلِ بھِنّترِ
جسُ جگتّرِ پرِ چھاِئِیٔ --
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ
ਜਸੁ ਜਗਤ੍ਰ ਪਰਿ ਛਾਇਯਉ ॥

سّری گُر رامداس جیو جي جگ مہِ
تےَ ہرِ پرم پدُ پاِئِیٔ --3--
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ
ਤੈ ਹਰਿ ਪਰਮ ਪਦੁ ਪਾਇਯਉ ॥੩॥

منسا کرِ سِمرنّت تُجھےَ نر
کامُ کّرودھُ مِٹِیٔ جُ تِنّنّ --
ਮਨਸਾ ਕਰਿ ਸਿਮਰੰਤ ਤੁਝੈ ਨਰ
ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥

باچا کرِ سِمرنّت تُجھےَ
تِنّہ دُکھُ دِردّرُ مِٹیٔ جُ کھِنّنّ --
ਬਾਚਾ ਕਰਿ ਸਿਮਰੰਤ ਤੁਝੈ
ਤਿਨ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥

کرم کرِ تُء درس پرس پارس سر بلّی بھٹ جسُ گائِیٔءُ --	----	ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੵ ਭਟ ਜਸੁ ਗਾਇਯਉ ॥
سّری گُر راداس جیو جي جگ مہِ تےَ ہرِ پرم پدُ پائِیٔءُ --4--	----	ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥
جِہ ستِگُر سِمرنّت نین کے تِمر مِٹہِ کھِنُ --	----	ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥
جِہ ستِگُر سِمرنّتھِ رِدےَ ہرِ نامُ دِنو دِنُ --	----	ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥
جِہ ستِگُر سِمرنّتھِ جیء کی تپت مِٹاوےَ --	----	ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥
جِہ ستِگُر سِمرنّتھِ رِدھِ سِدھِ نو نِدھِ پاوےَ --	----	ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥
سوئی رامداسُ گُرُ بلّي بھݨِ مِلِ سنّگتِ دھنّنِ دھنّنِ کرہُ --	----	ਸੋਈ ਰਾਮਦਾਸੁ ਗੁਰੁ ਬਲੵ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥
جِہ ستِگُر لگِ پّربھُ پائیئےَ سو ستِگُرُ سِمرہُ نرہُ --5--54--	----	ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
جِن سبدُ کماءِ پرم پدُ پائِئو سیوا کرت ن چھوڈِئو پاسُ --	----	ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥

تا تے گئُھرُ گّیان پّرگٹُ اُجِیارءُ دُکھ دِردّر انّدھّیار کو ناسُ --	----	ਤਾ ਤੇ ਗਉਹਰੁ ਗ੍ਯ਼ਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ਼ਾਰ ਕੋ ਨਾਸੁ ॥
کوِ کِیرت جو سنّت چرن مُڑِ لاگہِ تِنّہ کام کّرودھ جم کو نہی تّراسُ --	----	ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥
جِو انّگدُ انّگِ سنّگِ نانک گُر تِو گُر امرداس کےَ گُرُ رامداسُ --1--	Page# [1406]	ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥
جِنِ ستِگُرُ سیوِ پدارتھ پایءُ نِسِ باسُر ہرِ چرن نِواسُ --	----	ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥
تا تے سنّگتِ سگھن بھاءِ بھءُ مانہِ تُم مِلیاگر پّرگٹ سُباسُ --	----	ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥
دھّرُو پّرہلاد کبِیر تِلوچن نامُ لَیت اُپجّیو جُ پّرگاسُ --	----	ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੵੋ ਜੁ ਪ੍ਰਗਾਸੁ ॥
جِہ پِکھت اتِ ہوءِ رہسُ منِ سوئی سنّت سہارُ گُرو رامداسُ --2--	----	ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥
نانکِ نامُ نِرنّجن جانّیءُ کِینی بھگتِ پّریم لِو لائی --	----	ਨਾਨਕਿ ਨਾਮੁ ਨਿਰੰਜਨ ਜਾਨੵਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥
تا تے انّگدُ انّگ سنّگِ بھیو سائِرُ تِنِ سبد سُرتِ کی نِیو رکھائی --	----	ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥

گُر امرداس کی اکتھ کتھا ہےَ اِک جِیہ کچھُ کہی ن جائی --	----	ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥
سوڈھی سّرِسّٹِ سکل تارنْ کےُ اب گُر رامداس کےُ مِلی بڈائی --3--	----	ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
ہم اوگُنِ بھرے ایکُ گُنْ ناہی انّمرِتُ چھاڈِ بِکھےَ بِکھُ کھائی --	----	ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
مایا موہ بھرم پےَ بھُولے سُت دارا سِءُ پّرِیتِ لگائی --	----	ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
اِکُ اُتم پنّتھُ سُنِئو گُر سنّگتِ تِہ مِلنّت جم تّراس مِٹائی --	----	ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
اِک ارداسِ[1] بھاٹ کِیرتِ کی گُر رامداس راکھہُ سرنْائی --4--58-- |	----	ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥

[1]عرداسِ-

موہُ مِلِ بِوسِ کِیءُ کامُ گہِ کیس پچھاڑّیءُ --	----	ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯਉ ॥
کّرودھُ کھنّڈِ پرچنّڈِ لوبھُ اپمان سِءُ جھاڑّیءُ --	----	ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯਉ ॥
جنمُ کالُ کر جوڑِ ہُکمُ[1] جو ہوءِ سُ منّنےَ -- | [1]حُکمُ-	----	ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥

بھو ساگرُ بنّدھِیٔ سِکھ تارے سُپرسنّنے --	----	ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥
سِرِ آتپتُ سچَو تکھتُ[1] جوگ بھوگ سنّجُتُ بلِ -- | تخت[1]-	----	ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥
گُر رامداس سچُ سلّیِ بھنِ تُو اٹلُ راجِ ابھگُ دلِ --1--	----	ਗੁਰ ਰਾਮਦਾਸ ਸਚੁ ਸਲ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥
تُو ستگُرُ چہُ جُگی آپِ آپے پرمیسرُ --	----	ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥
سُرِ نر سادھِک سِدھ سِکھ سیونّت دھُرہ دھُرُ --	----	ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥
آدِ جُگادِ انادِ کلا دھاری ترِّہُ لوئہ --	----	ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ ॥
اگم نِگم اُدھرنْ جرا جنّمِہِ آروئہ --	----	ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥
گُر امرداسِ تھِرُ تھپِیٔ پرگامی تارنْ ترنْ --	----	ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥
اگھ انّتک بدے نَ سلّیِ کوِ گُر رامداس تیری سرنْ --2--60--	----	ਅਘ ਅੰਤਕ ਬਦੈ ਨ ਸਲ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥
سوئیۓ مہلے[1] پنّجوے کے 5 | محلے[1]-	----	ਸਵਈਏ ਮਹਲੇ ਪੰਜਵੇ ਕੇ ੫
ੴ ستگُر پرّسادِ --	----	ੴ ਸਤਿਗੁਰ ਪ੍ਰਸਾਦਿ ॥

سِمرنّ سوئی پُرکھُ اچلُ اِبناسی --	----	ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥
جِسُ سِمرت دُرمتِ ملُ ناسی --	----	ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥
ستِگُر چرنْ کول رِدِ دھارنّ --	----	ਸਤਿਗੁਰ ਚਰਣ ਕਵਲ ਰਿਦਿ ਧਾਰੰ ॥
گُر ارجن گُنْ سہجِ بِچارنّ --	----	ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
گُر رامداس گھرِ کِیئُ پّرگاسا --	Page# [1407]	ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥
سگل منورتھ پُوری آسا --	----	ਸਗਲ ਮਨੋਰਥ ਪੂਰੀ ਆਸਾ ॥
تےَ جنمت گُرمت برہمُ پچھانْئو --	----	ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
کلّ جوڑِ کر سُجسُ وکھانْئو --	----	ਕਲੵ ਜੋੜਿ ਕਰ ਸੁਜਸੁ ਵਖਾਣਿਓ ॥
بھگتِ جوگ کو جیتوارُ ہرِ جنکُ اُپایئُ --	----	ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥
سبدُ گُرو پرکاسِئو ہرِ رسن بسایئُ --	----	ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
گُر نانک انگد امر لاگِ اُتم پدُ پایئُ --	----	ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥
گُرُ ارجنُ گھرِ گُر رامداس بھگت اُترِ آیئُ --1--	----	ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
بڈبھاگی اُنمانِئُ رِدِ سبدُ بسایئُ --	----	ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥

منُ ماݨکُ سنّتوکھِئءُ
گُرِ نامُ دِرڑہائءُ --

ਮਨੁ ਮਾਣਕੁ ਸੰਤੋਖਿਅਉ
ਗੁਰਿ ਨਾਮੁ ਦ੍ਰਿੜ੍ਹਾਯਉ ॥

اگمُ اگوچرُ پاربرہمُ
ستِگُرِ درسائءُ --

ਅਗਮੁ ਅਗੋਚਰੁ ਪਾਰਬ੍ਰਹਮੁ
ਸਤਿਗੁਰਿ ਦਰਸਾਯਉ ॥

گُرُ ارجُنُ گھرِ گُر رامداس
انبھءُ ٹھہرائءُ --2--

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ
ਅਨਭਉ ਠਹਰਾਯਉ ॥੨॥

جنکُ راجُ برتائِیا
ستجُگُ آلیݨا --

ਜਨਕ ਰਾਜੁ ਬਰਤਾਇਆ
ਸਤਜੁਗੁ ਆਲੀਣਾ ॥

گُر سبدے منُ مانِیا
اپتیجُ پتیݨا --

ਗੁਰ ਸਬਦੇ ਮਨੁ ਮਾਨਿਆ
ਅਪਤੀਜੁ ਪਤੀਣਾ ॥

گُرُ نانکُ سچُ نیو ساجِ
ستِگُر سنّگِ لیݨا --

ਗੁਰੁ ਨਾਨਕੁ ਸਚੁ ਨੀਵ ਸਾਜਿ
ਸਤਿਗੁਰ ਸੰਗਿ ਲੀਣਾ ॥

گُرُ ارجُنُ گھرِ گُر رامداس
اپرنّپرُ بیݨا --3--

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ
ਅਪਰੰਪਰੁ ਬੀਣਾ ॥੩॥

کھیلُ گُوڑہءُ کِیئءُ ہر راءِ سنّتوکھِ سماچرِیٔو
بِمل بُدھِ ستِگُرِ سماݨءُ --

ਖੇਲੁ ਗੂੜ੍ਹਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਯ੍ਯਿਓ
ਬਿਮਲ ਬੁਧਿ ਸਤਿਗੁਰਿ ਸਮਾਣਉ ॥

آجونی سنّبھوِئءُ
سُجسُ کلّ کوِیئݨِ بکھاݨِئءُ --

ਆਜੋਨੀ ਸੰਭਵਿਅਉ
ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ ॥

گُرِ نانکِ انگدُ ورّیِءُ گُرِ انگدِ امر نِدھانُ ـــ	----	ਗੁਰਿ ਨਾਨਕਿ ਅੰਗਦੁ ਵਰ੍ਯਉ ਗੁਰਿ ਅੰਗਦਿ ਅਮਰ ਨਿਧਾਨੁ ॥
گُرِ رامداس ارجُنُ ورّیِءُ پارُس پرُس پرّمانُڻ ـــ4ـــ	----	ਗੁਰਿ ਰਾਮਦਾਸ ਅਰਜੁਨੁ ਵਰ੍ਯਉ ਪਾਰਸੁ ਪਰਸੁ ਪ੍ਰਮਾਣੁ ॥੪॥
سد جیونُڻ ارجُنُ امولُ آجونی سنّبھءُ ـــ	----	ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥
بھیِ بھنّجنُ پر دُکھ نِوارُ اپارُ اننّبھءُ ـــ	----	ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥
اگہ گہنُڻ بھرّمُ بھرانْتِ دہنُڻ سِیتلُ سُکھ داتءُ ـــ	----	ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥
آسنّبھءُ اُدوِیءُ پُرکھُ پُورن بِدھاتءُ ـــ	----	ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥
نانکُ آدِ انّگد امر ستِگُر سبدِ سمائِیءُ ـــ	----	ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥
دھنُ دھنّنُ گُرُو رامداس گُرُ جِنِ پارُس پرسِ مِلائِیءُ ـــ5ـــ	----	ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥
جےَ جےَ کارُ جاسُ جگ انّدرِ منّدرِ بھاگُ جُگتِ سِو رہتا ـــ	----	ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥	----	گُرُ پُورا پايۓ بڈ بھاگی لِو لاگی میدنِ بھرُ سہتا --
ਭਯ ਭੰਜਨੁ ਪਰ ਪੀਰ ਨਿਵਾਰਨੁ ਕਲੵ ਸਹਾਰੁ ਤੋਹਿ ਜਸੁ ਬਕਤਾ ॥	----	بھي بھنّجنُ پرپِیر نِوارنُ کلّي سہارُ توہِ جسُ بکتا --
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥	----	کُلِ سوڈھی گُر رامداس تنُ دھرم دھُجا ارجُنُ ہرِ بھگتا --6--
ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥	----	دھّرنّم دھِیرُ گُرمتِ گبھِیرُ پر دُکھ بِسارݨُ --
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥	----	سبد سارُ ہرِ سم اُدارُ اہنّمیو نِوارݨُ --
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥	----	مہا دانِ ستِگُر گِیانِ منِ چاۓ ن ہُٹےَ --
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥	----	ستِونّتُ ہرِ نامُ منّترُ نو نِدھِ ن نِکھُٹےَ --
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥	----	گُر رامداس تنُ سرب مےَ سہجِ چنّدویا تاݨِئۓ --
ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥	----	گُر ارجُن کلّیُچرےَ تےَ راج جوگ رسُ جاݨِئۓ --7--

Page# [1408]

ਭੈ ਨਿਰਭਉ ਮਾਣਿਅਉ
ਲਾਖ ਮਹਿ ਅਲਖੁ ਲਖਾਯਉ ॥

بھے نِربھؤ مانڑِئؤ
لاکھ مہِ الکھُ لکھایؤ --

ਅਗਮੁ ਅਗੋਚਰ ਗਤਿ ਗਭੀਰੁ
ਸਤਿਗੁਰਿ ਪਰਚਾਯਉ ॥

اگمُ اگوچر گتِ گبھیرُ
ستِگرِ پرچایؤ --

ਗੁਰ ਪਰਚੈ ਪਰਵਾਣੁ
ਰਾਜ ਮਹਿ ਜੋਗੁ ਕਮਾਯਉ ॥

گُر پرچے پروانڑُ
راج مہِ جوگُ کمایؤ --

ਧੰਨਿ ਧੰਨਿ ਗੁਰੁ ਧੰਨਿ
ਅਭਰ ਸਰ ਸੁਭਰ ਭਰਾਯਉ ॥

دھنّنِ دھنّنِ گُرُ دھنّنِ
ابھر سر سُبھر بھرایؤ --

ਗੁਰ ਗਮ ਪ੍ਰਮਾਣਿ ਅਜਰੁ ਜਰਿਓ
ਸਰਿ ਸੰਤੋਖ ਸਮਾਇਯਉ ॥

گُر گم پّرمانڑِ اجرُ جرِئو
سرِ سنّتوکھ سمائِیؤ --

ਗੁਰ ਅਰਜੁਨ ਕਲੵਚਰੈ
ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥

گُر ارجُن کلّیچُرے
تے سہجِ جوگُ نِجُ پائِیؤ --8--

ਅਮਿਉ ਰਸਨਾ ਬਦਨਿ ਬਰ ਦਾਤਿ
ਅਲਖ ਅਪਾਰ ਗੁਰ ਸੂਰ
ਸਬਦਿ ਹਉਮੈ ਨਿਵਾਰੵਉ ॥

امِؤ رسنا بدنِ بر داتِ
الکھ اپار گُر سُور
سبدِ ہئُمے نِوارّیؤ --

ਪੰਚਾਹਰੁ ਨਿਦਲਿਅਉ
ਸੁੰਨ ਸਹਜਿ ਨਿਜ ਘਰਿ ਸਹਾਰੵਉ ॥

پنّچاہرُ نِدلِئؤ
سُنّن سہجِ نِج گھرِ سہارّیؤ --

ਹਰਿ ਨਾਮਿ ਲਾਗਿ ਜਗ ਉਧਰੵਉ
ਸਤਿਗੁਰੁ ਰਿਦੈ ਬਸਾਇਅਉ ॥

ہرِ نامِ لاگِ جگ اُدھرّیؤ
ستِگُرُ رِدے بسائِئؤ --

گُر ارجُن کلّیچُرےَ تےَ جنکہ کلسُ دِیپائِئ ءُ --9--	----	ਗੁਰ ਅਰਜੁਨ ਕਲੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥
سورٹھے --	----	ਸੋਰਠੇ ॥
گُرُ ارجُنُ پُرکھُ پّرمانڑُ پارتھ ءُ چالےَ نہی --	----	ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥
نیجا[1] نام نِیسانڑُ[2] سِتگُر سبدِ سوارِئ ءُ --1-- | [1]نیزا- [2]نِیشانڑُ-	----	ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥
بھوجلُ سائِرُ سیتُ نامُ ہری کا بوہِتھا --	----	ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥
تُ ءُ سِتگُر سنّ ہیتُ نامِ لاگِ جگُ اُدھرّيءُ --2--	----	ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ ॥੨॥
جگت اُدھارنڑُ نامُ سِتگُر تُٹھےَ پائِئ ءُ --	----	ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥
اب ناہِ اور سرِ کامُ بارنّترِ پُوری پڑی --3--12--	----	ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥
جوتِ رُوپِ ہرِ آپِ گُرُو نانکُ کہاۓءُ --	----	ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
تا تے انگّدُ بھيءُ تت سِءُ تتُ مِلاۓءُ --	----	ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥

انّگدِ کِرپا دھارِ امرُ ستِگرُ تھِرُ کِیئ ءُ --	----	ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
امرداسِ امرتُ چھترّ گُر رامہِ دِیئ ءُ --	----	ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
گُر رامداس درسنُ پرسِ کہِ متھُرا انمّرِت بینڑ --	----	ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
مُورتِ پنّچ پّرمانڑ پُرکھُ گُرُ ارجُنُ پِکھہُ نینڑ --1--	----	ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥
ستِ رُوپُ ستِ نامُ ستُ سنّتوکھُ دھرِئو اُرِ --	----	ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥
آدِ پُرکھِ پرتکھِ لِکھّیءُ اچھرُ مستکِ دھُرِ --	----	ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ ॥
پّرگٹ جوتِ جگمگےَ تیجُ بھُوء منّڈلِ چھایءُ --	----	ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥
پارسُ پرسِ پرسُ پرسِ گُرِ گُرُو کہایءُ --	----	ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥
بھنِ متھُرا مُورتِ سدا تھِرُ لاءِ چِتُ سنمُکھ رہہُ --	----	ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥

کلجُگِ جہاجُ ارجُنُ گُرُو
سگل سّرِسٹِ لگِ بِترہُ --2--

ਕਲਜੁਗਿ ਜਹਾਜੁ ਅਰਜੁਨੁ ਗੁਰੂ
ਸਗਲ ਸ੍ਰਿਸ੍ਰਿ ਲਗਿ ਬਿਤਰਹੁ ॥੨॥

تِہ جن جاچہُ جگتّر پر جانِیئتُ
باسُر رینِ باسُ جا کو ہِتُ نام سِءُ --

ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ
ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥

پرم اتیتُ پرمیسُر کےَ رنگِ رنّگیو
باسنا تے باہرِ
پےَ دیکھیئتُ دھام سِءُ --

ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੋ
ਬਾਸਨਾ ਤੇ ਬਾਹਰਿ
ਪੈ ਦੇਖੀਅਤੁ ਧਾਮ ਸਿਉ ॥

اپر پرنّپر پُرکھ سِءُ پرّیم لاگیو
بِنُ بھگونّت رسُ ناہی اُئرےَ کام سِءُ --

ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੋ
ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥

متھُرا کو پرّبھُ سرب مي ارجُن گُرُ
بھگتِ کےَ ہیتِ پاءِ رہِئو مِلِ رام سِءُ
--3--

ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ
ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥

انّتُ ن پاوت دیو سبےَ مُنِ
اِنّدر مہا سِو جوگ کری --

ਅੰਤੁ ਨ ਪਾਵਤ ਦੇਵ ਸਬੈ ਮੁਨਿ
ਇੰਦ੍ਰ ਮਹਾ ਸਿਵ ਜੋਗ ਕਰੀ ॥

پھُنِ بید برنّچِ بچارِ رہِئو
ہرِ جاپُ ن چھاڈِيءُ ایک گھری --

Page# [1409]

ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ
ਹਰਿ ਜਾਪੁ ਨ ਛਾਡੵਿਉ ਏਕ ਘਰੀ ॥

متھُرا جن کو پرّبھُ دِین دیالُ ہے
سنّگتِ سرِسٹِ نِہالُ کری --

ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ
ਸੰਗਤਿ ਸ੍ਰਿਸ੍ਰਿ ਨਿਹਾਲੁ ਕਰੀ ॥

رامداسِ گُرو جگ تارن کءُ
گُر جوتِ ارجُن ماہِ دھری --4--

ਰਾਮਦਾਸਿ ਗੁਰੂ ਜਗ ਤਾਰਨ ਕਉ
ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥

جگ اءُرُ ن جاہِ مہا تم مےَ
اوتارُ اُجاگرُ آنِ کِیئءُ --

ਜਗ ਅਉਰੁ ਨ ਜਾਹਿ ਮਹਾ ਤਮ ਮੈ
ਅਵਤਾਰੁ ਉਜਾਗਰੁ ਆਨਿ ਕੀਅਉ ॥

تِن کے دُکھ کوٹِک دُورِ گۓ
متھُرا جِنّہ انّمرِت نامُ پیِئءُ --

ਤਿਨ ਕੇ ਦੁਖ ਕੋਟਿਕ ਦੂਰਿ ਗਏ
ਮਥੁਰਾ ਜਿਨ੍ ਅੰਮ੍ਰਿਤ ਨਾਮੁ ਪੀਅਉ ॥

اِہ پدھتِ تے مت چُوکہِ رے من
بھیدُ بِبھیدُ ن جان بِیئءُ --

ਇਹ ਪਧਤਿ ਤੇ ਮਤ ਚੂਕਹਿ ਰੇ ਮਨ
ਭੇਦੁ ਬਿਭੇਦੁ ਨ ਜਾਨ ਬੀਅਉ ॥

پرتچھِ رِدےَ گُر ارجُن کےَ
ہرِ پُورن بّرہمِ نِواسُ لِیئءُ --5--

ਪਰਤਛਿ ਰਿਦੈ ਗੁਰ ਅਰਜੁਨ ਕੈ
ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥

جب لءُ نہی بھاگ لِلار اُدےَ
تب لءُ بھّرمتے پھرتے بہُ دھایءُ --

ਜਬ ਲਉ ਨਹੀ ਭਾਗ ਲਿਲਾਰ ਉਦੈ
ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥

کلِ گھور سمُدّر مےَ بُوڈت تھے
کبہُو مِٹِ ہےَ نہی رے پچھُتایءُ --

ਕਲਿ ਘੋਰ ਸਮੁਦ੍ਰ ਮੈ ਬੂਡਤ ਥੇ
ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥

تتُ بِچارُ یہےَ متھُرا
جگ تارن کءُ اوتارُ بنایءُ --

ਤਤੁ ਬਿਚਾਰੁ ਯਹੈ ਮਥੁਰਾ
ਜਗ ਤਾਰਨ ਕਉ ਅਵਤਾਰੁ ਬਨਾਯਉ ॥

جپِّءُ جِنّہ ارجُن دیو گُرُو
پھِرِ سنّکٹ جونِ گربھ ن آیءُ --6--

ਜਪੵਉ ਜਿਨ੍ ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

کلِ سمُدّر بھۓ رُوپ پّرگٹِ ہرِ نام اُدھارنُ --	----	ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥
بسہِ سنّت جِسُ رِدےَ دُکھ دارِدّر نِوارنُ --	----	ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥
نِرمل بھیکھ اپار تاسُ بِنُ اورُ ن کوئی --	----	ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥
من بچ جِنِ جانِئۓُ بھیۓ تہِ سمسرِ سوئی --	----	ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥
دھرنِ گگن نو کھنّڈ مہِ جوتِ سّورُوپی رہِئو بھرِ --	----	ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
بھنِ متھُرا کچھ بھید نہی گُرُ ارجُنُ پرتکّھِ ہرِ --7--19--	----	ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ ਹਰਿ ॥੭॥੧੯॥
اجےَ گنّگ جلُ اٹلُ سِکھ سنّگتِ سبھ ناوےَ --	----	ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥
نِت پُرانٌ باچیئہِ بید بّرہما مُکھِ گاوےَ --	----	ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥
اجےَ چورُ سِرِ ڈھُلےَ نامُ انّمرِتُ مُکھِ لِیئۓُ --	----	ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥

گُر ارجُن سِرِ چھتّرُ
آپِ پریسرِ دِیئءُ --

ਗੁਰ ਅਰਜੁਨ ਸਿਰਿ ਛਤ੍ਰੁ
ਆਪਿ ਪਰਮੇਸਰਿ ਦੀਅਉ ॥

مِلِ نانک انگد امر گُر
گُرُ رامداسُ ہرِ پہِ گِیءُ --

ਮਿਲਿ ਨਾਨਕ ਅੰਗਦ ਅਮਰ ਗੁਰ
ਗੁਰੁ ਰਾਮਦਾਸੁ ਹਰਿ ਪਹਿ ਗਯਉ ॥

ہرِبنّس جگتِ جسُ سنّچرِیءُ
سُ کونُ کہےَ سّری گُرُ مُیءُ --1--

ਹਰਿਬੰਸ ਜਗਤਿ ਜਸੁ ਸੰਚਰ੍ਯਉ
ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥

دیو پُری مہِ گِیءُ
آپِ پریسّور بھاىِءُ --

ਦੇਵ ਪੁਰੀ ਮਹਿ ਗਯਉ
ਆਪਿ ਪਰਮੇਸ੍ਵਰ ਭਾਯਉ ॥

ہرِ سِنگھاسنُ دِیئءُ
سِری گُرُ تہ بَیٹھاىِءُ --

ਹਰਿ ਸਿੰਘਾਸਣੁ ਦੀਅਉ
ਸਿਰੀ ਗੁਰੁ ਤਹ ਬੈਠਾਯਉ ॥

رہسُ کِیئءُ سُر دیو
توہِ جسُ جىِ جىِ جنّپہِ --

ਰਹਸੁ ਕੀਅਉ ਸੁਰ ਦੇਵ
ਤੋਹਿ ਜਸੁ ਜਯ ਜਯ ਜੰਪਹਿ ॥

اسُر گئے تے بھاگِ
پاپ تِنّہ بھیترِ کنّپہِ --

ਅਸੁਰ ਗਏ ਤੇ ਭਾਗਿ
ਪਾਪ ਤਿਨ੍ ਭੀਤਰਿ ਕੰਪਹਿ ॥

کاٹے سُ پاپ تِنّہ نرہُ کے
گُرُ رامداسُ جِنّہ پائِیءُ --

ਕਾਟੇ ਸੁ ਪਾਪ ਤਿਨ੍ ਨਰਹੁ ਕੇ
ਗੁਰੁ ਰਾਮਦਾਸੁ ਜਿਨ੍ ਪਾਇਯਉ ॥

چھترُ سِنگھاسنُ پِرتھمی
گُر ارجُن کءُ دے آئِیءُ

ਛਤ੍ਰੁ ਸਿੰਘਾਸਨੁ ਪਿਰਥਮੀ
ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥

2--10--10--11--9--21--2--

--143--60--2

ੴ ستِنامُ کرتا پُرکھُ نِربھءُ نِروَیرُ اکال مُورتِ اجُونی سَیبھنّ گُرپ٘رسادِ --	----	ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
سلوک واراں تے ودھِیک --	Page# [1410]	ਸਲੋਕ ਵਾਰਾਂ ਤੇ ਵਧੀਕ ॥
مہلا[1] 1 -- | محلا[1]-	----	ਮਹਲਾ ੧ ॥
اُتنّگی پَیئوہری گہِری گنّبھِیری --	----	ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
سسُڑِ سُہیِیا کِو کری نِوݨُ ن جاءِ تھݨی --	----	ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
گچُ جِ لگا گِڑوڑی سکھیِۓ دھئُلہری --	----	ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
سے بھی ڈھہدے ڈِٹھُ مےَ مُنّدھ ن گربُ تھݨی --1--	----	ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
سُݨِ مُنّدھے ہرݨاکھیِۓ گوُڑا وَیݨُ اپارُ --	----	ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
پہِلا وستُ سِجاݨِ کےَ تاں کیِچےَ واپارُ --	----	ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
دوہی دِچےَ دُرجنا مِتّرا کوُنّ جَیکارُ --	----	ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥

جِتُ دوہی سجنڑ مِلنِ لہُ مُندّھے وِیچارُ --	----	ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥
تنُ منُ دِجےَ سجنڑا اَیسا ہسنڑُ سارُ --	----	ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥
تِس سءُ نیہُ ن کیِچئی جِ دِسےَ چلنڑہارُ --	----	ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
نانک جِنّہی اِو کرِ بجُھیا تِنّہا وِٹہُ کُربانڑُ[1] --2-- | [1]قُربانڑُ-	----	ਨਾਨਕ ਜਿਨ੍ਹ੍ਹੀ ਇਵ ਕਰਿ ਬੁਝਿਆ ਤਿਨ੍ਹ੍ਹਾ ਵਿਟਹੁ ਕੁਰਬਾਣੁ ॥੨॥
جے تُوںّ تارُو پانڑِ تاہُو پُچھُ تِڑنّنّہ کل --	----	ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ੍ਹ ਕਲ ॥
تاہُو کھرے سُجانڑُ ونّجا اینّہی کپری --3--	----	ਤਾਹੂ ਖਰੇ ਸੁਜਾਣ ਵੰਞਾ ਏਨ੍ਹ੍ਹੀ ਕਪਰੀ ॥੩॥
جھڑ جھکھڑ اوہاڑ لہری وہنِ لکھیسری --	----	ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥
ستِگُر سِءُ آلاءِ بیڑے ڈُبنڑِ ناہِ بھءُ --4--	----	ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥
نانک دُنِیا کَیسی ہوئی --	----	ਨਾਨਕ ਦੁਨੀਆ ਕੈਸੀ ਹੋਈ ॥
سالکُ مِتُ ن رہِئو کوئی --	----	ਸਾਲਕੁ ਮਿਤੁ ਨ ਰਹਿਓ ਕੋਈ ॥
بھائی بنّدھی ہیتُ چُکائِیا --	----	ਭਾਈ ਬੰਧੀ ਹੇਤੁ ਚੁਕਾਇਆ ॥

دُنیا کارنْ دِینُ گوائِیا --5-- ---- ਦੁਨੀਆ ਕਾਰਣਿ ਦੀਨੁ ਗਵਾਇਆ ॥੫॥

ہے ہے کرِ کے اوہِ کرین -- ---- ਹੈ ਹੈ ਕਰਿ ਕੈ ਓਹਿ ਕਰੇਨਿ ॥

گلّہا پِٹن سِرُ کھوہین -- ---- ਗਲ੍ਹਾ ਪਿਟਨਿ ਸਿਰੁ ਖੋਹੇਨਿ ॥

ناءُ لَین ارُ کرنِ سماءِ -- ---- ਨਾਉ ਲੈਨਿ ਅਰੁ ਕਰਨਿ ਸਮਾਇ ॥

نانک تِن بلِہارے جاءِ --6-- ---- ਨਾਨਕ ਤਿਨ ਬਲਿਹਾਰੈ ਜਾਇ ॥੬॥

رے من ڈِیگِ ن ڈولیئے
سِیدھے مارگِ دھاءُ -- ---- ਰੇ ਮਨ ਡੀਗਿ ਨ ਡੋਲੀਐ
ਸੀਧੈ ਮਾਰਗਿ ਧਾਉ ॥

پاچھے باگھُ ڈراونْو
آگے اگنِ تلاءُ -- ---- ਪਾਛੈ ਬਾਘੁ ਡਰਾਵਣੋ
ਆਗੈ ਅਗਨਿ ਤਲਾਉ ॥

سہسے جیئرا پرِ رہِئو
ما کءُ اورُ ن ڈھنگُ -- ---- ਸਹਸੈ ਜੀਅਰਾ ਪਰਿ ਰਹਿਓ
ਮਾ ਕਉ ਅਵਰੁ ਨ ਢੰਗੁ ॥

نانک گرمُکھِ چھُٹیئے
ہرِ پرِیتم سِءُ سنّگُ --7-- ---- ਨਾਨਕ ਗੁਰਮੁਖਿ ਛੁਟੀਐ
ਹਰਿ ਪ੍ਰੀਤਮ ਸਿਉ ਸੰਗੁ ॥੭॥

باگھُ مرے منُ مارِیئے
جِسُ ستِگُر دِیکھیا ہوءِ -- ---- ਬਾਘੁ ਮਰੈ ਮਨੁ ਮਾਰੀਐ
ਜਿਸੁ ਸਤਿਗੁਰ ਦੀਖਿਆ ਹੋਇ ॥

آپ پچھانْے ہرِ ملے
بہُڑِ ن مرنْا ہوءِ -- ---- ਆਪ ਪਛਾਣੈ ਹਰਿ ਮਿਲੈ
ਬਹੁੜਿ ਨ ਮਰਣਾ ਹੋਇ ॥

کِیچڑِ ہاتھُ ن بُوڈئی
ایکا ندرِ نِہالِ -- ---- ਕੀਚੜਿ ਹਾਥੁ ਨ ਬੂਡਈ
ਏਕਾ ਨਦਰਿ ਨਿਹਾਲਿ ॥

نانک گُرمُکھِ اُبرے گُرُ سرورُ سچی پالِ --8--	Page# [1411]	ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥
اگنِ مرےَ جلُ لوڑِ لۓ وِنُڑ گُر نِدھِ جلُ ناہِ --	----	ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥
جنمِ مرےَ بھرمائیۓَ جے لکھ کرم کماہِ --	----	ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥
جمُ جاگاتِ ن لگئی جے چلےَ ستِگُر بھاءِ --	----	ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥
نانک نِرملُ امرپدُ گُرُ ہرِ میلےَ میلاءِ --9--	----	ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥
کلر کیری چھپڑی کئُویا ملِ ملِ ناءِ --	----	ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥
منُ تنُ مَیلا اوگُنڑی چِنّجُ بھری گنّدھی آءِ --	----	ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥
سرورُ ہنّسِ ن جانِْیا کاگ کُپنّکھی سنّگِ --	----	ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
ساکت سِءُ اَیسی پّرِیتِ ہےَ بُوجھہُ گِیانی رنّگِ --	----	ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

سنّت سبھا جَیکارُ کرِ گُرمُکھِ کرم کماءُ --	----	ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥
نِرملُ نہاوݨُ نانکا گُرُ تیرتھُ دریاءُ --10--	----	ਨਿਰਮਲੁ ਨ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥
جنمے کا پھلُ کِیا گݨی جاں ہرِ بھگتِ ن بھاءُ --	----	ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
پَیدھا کھادھا بادِ ہے جاں منِ دُوجا بھاءُ --	----	ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥
ویکھݨُ سُنݨا جھُوٹھُ ہے مُکھِ جھُوٹھا آلاءُ --	----	ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥
نانک نامُ سلاہِ[1] تُوُ ہورُ ہئُمے آوءُ جاءُ --11-- | [1]سلاحِ-	----	ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥
ہَینِ وِرلے ناہی گھݨے پھَیل پھکڑُ سنّسارُ --12--	----	ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥
نانک لگی تُرِ مرے جیوݨ ناہی تاݨُ --	----	ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
چوٹے سیتی جو مرے لگی سا پرواݨُ --	----	ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

جِس نوٗ لاۓ تِسُ لگےَ لگی تا پرواݨُ --	----	ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
پِرم پیَکامُ ن نِکلےَ لائِیا تِنِ سُجاݨِ --13--	----	ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
بھانْڈا دھووےَ کئُݨُ جِ کچا ساجِیا --	----	ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥
دھاتُو پنّجِ رلاءِ کوُڑا پاجِیا --	----	ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
بھانْڈا آݨگُ راسِ جاں تِسُ بھاوسی --	----	ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
پرم جوتِ جاگاءِ واجا واوسی --14--	----	ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
منہُ جِ انّدھے گھوُپ کہِیا بِردُ ن جاݨنی --	----	ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
منِ انّدھےَ اُنْدھےَ کول دِسنِ کھرے کروُپ --	----	ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
اِکِ کہِ جاݨنِ کہِیا بُجھنِ تے نر سُگھڑ سروُپ --	----	ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥

اِکنا نادُ ن بیدُ ن گیء رسُ رسُ کسُ ن جانّنتِ ـ ـ	----	ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥
اِکنا سِدھِ ن بُدھِ ن اکلِ[1] سر اکھر کا بھےءُ ن لہنّتِ ـ ـ | [1]عقلِ ـ	----	ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
نانک تے نر اسلِ[1] کھر جِ بِنُ گنُ گربُ کرنّت ـ ـ15ـ ـ | [1]اصلِ ـ	----	ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
سو بّرہمنُ جو بِنّدے بّرہمُ ـ ـ	----	ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥
جپُ تپُ سنّجمُ کماوے کرمُ ـ ـ	----	ਜਪੁ ਤਪੁ ਸੰਜਮੁ ਕਮਾਵੈ ਕਰਮੁ ॥
سِیل سنّتوکھ کا رکھے دھرمُ ـ ـ	----	ਸੀਲ ਸੰਤੋਖ ਕਾ ਰਖੈ ਧਰਮੁ ॥
بنّدھن توڑے ہووے مُکتُ ـ ـ	----	ਬੰਧਨ ਤੋੜੈ ਹੋਵੈ ਮੁਕਤੁ ॥
سوئی بّرہمنُ پوجنُ جُگتُ ـ ـ16ـ ـ	----	ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥
کھتّری سو جُ کرما کا سُورُ ـ ـ	----	ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥
پُنّن دان کا کرے سرِیرُ ـ ـ	----	ਪੁੰਨ ਦਾਨ ਕਾ ਕਰੈ ਸਰੀਰੁ ॥
کھیتُ پچھانّے بیجے دانُ ـ ـ	----	ਖੇਤੁ ਪਛਾਣੈ ਬੀਜੈ ਦਾਨੁ ॥
سو کھتّری درگہ پروانُّ ـ ـ	----	ਸੋ ਖਤ੍ਰੀ ਦਰਗਹ ਪਰਵਾਣੁ ॥
لبُ لوبھُ جے کوڑُ کماوے ـ ـ	----	ਲਬੁ ਲੋਭੁ ਜੇ ਕੂੜੁ ਕਮਾਵੈ ॥
اپنّا کیِتا آپے پاوے ـ ـ17ـ ـ	----	ਅਪਣਾ ਕੀਤਾ ਆਪੇ ਪਾਵੈ ॥੧੭॥
تنُ ن تپاءِ تنُور جِءُ بالنُّ ہڈ ن بالِ ـ ـ	----	ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥

سِرِپیَری کِیا پھیڑِیا انّدرِ پِری سمہّالِ --18--	----	ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥
سبھنی گھٹی سہُ وسےَ سہ بِنُ گھٹُ ن کوءِ --	----	ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥
نانک تے سوہاگݨی جِنّہا گُرمُکھِ پرگٹُ ہوءِ --19--	Page# [1412]	ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥
جءُ تءُ پّریم کھیلݨ کا چاءُ --	----	ਜਉ ਤਉ ਪ੍ਰੇਮ ਖੇਲਣ ਕਾ ਚਾਉ ॥
سِرُ دھرِ تلی گلی میری آءُ --	----	ਸਿਰੁ ਧਰਿ ਤਲੀ ਗਲੀ ਮੇਰੀ ਆਉ ॥
اِتُ مارگِ پیَرُ دھرِجےَ --	----	ਇਤੁ ਮਾਰਗਿ ਪੈਰੁ ਧਰੀਜੈ ॥
سِرُ دِجےَ کاݨِ ن کیِجےَ --20--	----	ਸਿਰੁ ਦੀਜੈ ਕਾਣਿ ਨ ਕੀਜੈ ॥੨੦॥
نالِ کِراڑا دوستی کُوڑےَ کُوڑی پاءِ --	----	ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥
مرݨُ ن جاپےَ مُولِیا آوےَ کِتےَ تھاءِ --21--	----	ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥
گِیان ہِیݨّ اگِیان پُوجا --	----	ਗਿਆਨ ਹੀਣੰ ਅਗਿਆਨ ਪੂਜਾ ॥
انّدھ ورتاوا بھاءُ دُوجا --22--	----	ਅੰਧ ਵਰਤਾਵਾ ਭਾਉ ਦੂਜਾ ॥੨੨॥
گُر بِنُ گِیانُ دھرم بِنُ دھِیانُ --	----	ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
سچ بِنُ ساکھی مُولو ن باکی --23--	----	ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥
ماݨُو گھلےَ اُٹھی چلےَ --	----	ਮਾਣੂ ਘਲੈ ਉਠੀ ਚਲੈ ॥

ਸਾਦੁ ਨਾਹੀ ਇਵੇਹੀ ਗਲੈ ॥੨੪॥	ساڈُ ناہی اِویہی گلے --24--
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥	رامُ جھُرے دل میلوے انترِ بلُ ادھِکار --
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥	بنّتر کی سَینا سیوِیۓ منِ تنِ جُجھُ اپارُ --
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥	سِیتا لے گِئیا دہسِرو لچھمنُ مُوئو سراپ --
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥	نانک کرتا کرنْہارُ کرِ وکھے تھاپِ اُتھاپ --25--
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ ॥	من مہِ جھُورے رامچنّدُ سِیتا لچھمنُ جوگُ --
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥	ہنْونترُ آرادھِیا آئیا کرِ سنّجوگُ --
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥	بھُولا دَیتُ ن سمجھئی تِن پربھ کیۓ کام --
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥	نانک وپیرواہ سو کِرتُ ن مِٹئی رام --26--
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥	لاہَور سہرُ[1] جہرُ[2] کہرُ[3] سوا پہرُ --27--

[1] شہرُ — [2] زہرُ — [3] قہرُ

مہلا[1] 3 ـ ـ | [1]محلاـ	----	ਮਹਲਾ ੩ ॥
لاہَور سہرُ[1] انمّرِت سرُ سِپھتی[2] دا گھرُ ـ ـ28ـ ـ | [1]شہرُـ [2]صِفتی ـ	----	ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥
مہلا[1] 1 ـ ـ | [1]محلاـ	----	ਮਹਲਾ ੧ ॥
اُدوساہے کِیا نِیسانی[1] توٹِ ن آوے انّنی ـ ـ | [1]نِیشانی ـ	----	ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥
اُدوسیٔ گھرے ہی وُٹھی کُڑِئیں رنّنی دھنّمی ـ ـ	----	ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥
ستی رنّنی گھرے سِیاپا رووںِ کُوڑی کنّمی ـ ـ	----	ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥
جو لیوے سو دیوے ناہی کھٹے دنّم سہنّمی ـ ـ29ـ ـ	----	ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥
پبر تُوںّ ہرِییاولا کولا کنّچن ونّنِ ـ ـ	----	ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥
کَے دوکھڑے سڑِئوہِ کالی ہوئِیا دیہُری نانک مےَ تنِ بھنّگُ ـ ـ	----	ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥
جاݨا پاݨی نا لہاں جےَ سیتی میرا سنّگُ ـ ـ	----	ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥

جِتُ ڈِٹھےَ تنُ پرپھُڑے چڑےَ چوگنِ وَنّنُ --30--	----	ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥
رجِ ن کوئی جیوِیا پہُچِ ن چلِیا کوءِ --	----	ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥
گِیانی جِیوےَ سدا سدا سُرتی ہی پتِ ہوءِ --	----	ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥
سرپھےَ[1] سرپھےَ[2] سدا سدا ایوےَ گئی وِہاءِ -- | [1]صرفےَ [2]صرفےَ	----	ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥
نانک کِس نو آکھِیۓَ وِنُّ پُچھِیا ہی لےَ جاءِ --31--	----	ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥
دوسُ ن دیئہُ راءِ نو متِ چلےَ جاں بُڈھا ہووےَ --	----	ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥
گلاں کرے گھنیرِییا تاں انّنھے پوٹا کھاتی ٹووےَ --32--	----	ਗਲਾਂ ਕਰੇ ਘਣੇਰੀਆ ਤਾਂ ਅੰਨ੍ਹੇ ਪਵਣਾ ਖਾਤੀ ਟੋਵੈ ॥੩੨॥
پُورے کا کِیا سبھ کِچھُ پُورا گھٹِ ودھِ کِچھُ ناہی --	----	ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥
نانک گُرمُکھِ اَیسا جانۓَ پُورے مانْہِ سمانْہی --33--	----	ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥
سلوک مہلا[1] 3 | [1]محلا	----	ਸਲੋਕ ਮਹਲਾ ੩

ੴ ستِگُر پِرسادِ --	Page# [1413]	ੴ ਸਤਿਗੁਰ ਪ੍ਰਸਾਦਿ ॥
ابھیاگت ایہ ن آکھیئہِ جِن کے مَن مہِ بھرمُ --	----	ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
تِن کے دِتے نانکا تیہو جیہا دھرمُ --1--	----	ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥
ابھے نِرنّجن پرم پدُ تا کا بھیکھکُ ہوءِ --	----	ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
تِس کا بھوجنُ نانکا وِرلا پاۓ کوءِ --2--	----	ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
ہووا پنّڈِتُ جوتکی وید پڑا مُکھِ چارِ --	----	ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
نوا کھنّڈا وِچِ جانِیا اپنے چج وِیچار --3--	----	ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
بّرہمنڑ کَیلی گھاتُ کنّجکا انڑچاری کا دھانُ --	----	ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
پھٹک پھٹکا کوڑُ بدِییا سدا سدا ابھمانُ --	----	ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
پاہِ اتے جاہِ وِیسرِ نانکا اِکُ نامُ --	----	ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥

سبھ بُدھی جالیئہِ اِکُ رہےَ تتُ گِیانُ --4--	----	ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥
ماتھےَ جو دھُرِ لِکھِیا سُ میٹِ ن سکےَ کوءِ --	----	ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
نانکُ جو لِکھِیا سو ورتدا سو بُوجھےَ جِس نو ندرِ ہوءِ --5--	----	ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥
جِنی نامُ وِسارِیا کُوڑے لالچِ لگِ --	----	ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥
دھنّدھا مائِیا موہنٹی انّترِ تِسنا اگِ --	----	ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥
جِنّھا ویلِ ن تُونّبڑی مائِیا ٹھگے ٹھگِ --	----	ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥
منمُکھِ بنّنِ٘ چلائِیئہِ نا مِلہی وگِ سگِ --	----	ਮਨਮੁਖਿ ਬੰਨਿ੍ ਚਲਾਈਅਹਿ ਨਾ ਮਿਲਹੀ ਵਗਿ ਸਗਿ ॥
آپِ بھُلاۓ بھُلیۓَ آپے میلِ مِلاءِ --	----	ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
نانکُ گُرمُکھِ چھُٹیۓَ جے چلےَ ستِگُر بھاءِ --6--	----	ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥

سالاہی[1] سالاہنٹا[2] بھی سچا سالاہِ[3] ــــ | [1]سالاحی۔ [2]سالاحنٹا۔ [3]سالاحِ۔	----	ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
نانکؔ سچا ایکُ درُ بیبھا پرہرِ آہِ ــــ7ــــ	----	ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
نانکؔ جہ جہ مےَ پھِرءُ تہ تہ ساچا سوءِ ــــ	----	ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
جہ دیکھا تہ ایکُ ہےَ گُرمُکھِ پرگٹُ ہوءِ ــــ8ــــ	----	ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
دُوکھ وِسارنٹُ سبدُ ہےَ جے منّن وساۓ کوءِ ــــ	----	ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥
گُر کِرپا تے منِ وسےَ کرم پراپتِ ہوءِ ــــ9ــــ	----	ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
نانکؔ ہءُ ہءُ کرتے کھپِ مُۓ کھُوہنٹِ لکھ اسنّکھ ــــ	----	ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
ستِگُر ملے سُ اُبرے ساچےَ سبدِ النّکھ ــــ10ــــ	----	ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥
جِنا ستِگُرُ اِک منِ سیوِیا تِن جن لاگءُ پاءِ ــــ	----	ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥

گُر سبدی ہرِ منِ وسَے مائِیا کی بھُکھ جاءِ ۔۔	----	ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
سے جن نِرمل اُوجلے جِ گُرمُکھِ نامِ سماءِ ۔۔	----	ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
نانک ہورِ پتِساہِیا کوُڑِیا نامِ رتے پاتِساہ[1] ۔۔11۔۔ | [1]پاتِشاہ۔	----	ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥
جِءُ پُرکھے گھرِ بھگتی نارِ ہے اتِ لوچے بھگتی بھاءِ ۔۔	----	ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥
بہُ رس سالنٹے سواردی کھٹ رس مٹھے پاءِ ۔۔	----	ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
تِءُ بانٹی بھگت سلاہدے[1] ہرِ نامے چِتُ لاءِ ۔۔ | [1]سلاحدے۔	----	ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
منُ تنُ دھنُ آگے راکھِیا سِرُ ویچِیا گُر آگے جاءِ ۔۔	----	ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
بھے بھگتی بھگت بہُ لوچدے پّربھ لوچا پوُرِ مِلاءِ ۔۔	----	ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
ہرِ پّربھُ ویپرواہُ ہے کِتُ کھادھے تِپتاءِ ۔۔	----	ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥

ستِگُر کے بھانۓ جو چلے تِپتاسے ہرِ گُنْ گاءِ --	Page# [1414]	ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥
دھنُ دھنُ کلجُگِ نانکا جِ چلے ستِگر بھاءِ --12--	----	ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥
ستِگُرو ن سیوِئو سبدُ ن رکھِئو اُر دھارِ --	----	ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥
دھِگُ تِنا کا جیوِیا کِتُ آۓ سنّسارِ --	----	ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥
گُرمتی بھءُ منِ پوے تاں ہرِ رسِ لگے پِیارِ --	----	ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥
ناءُ ملے دھرِ لِکھیا جن نانک پارِ اُتارِ --13--	----	ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥
مائِیا موہِ جگُ بھرمِیا گھرُ مُسے کھبرِ[1] ن ہوءِ -- | [1]خبرِ-	----	ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥
کام کّرودھِ منُ ہرِ لئِیا منمُکھ انّدھا لوءِ --	----	ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥
گِیان کھڑگ پنّچ دُوت سنگّھارے گُرمتِ جاگے سوءِ --	----	ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥

نام رتنُ پرگاسِیا منُ تنُ نِرملُ ہوءِ --	----	ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥
نامِہین نکٹے پھِرہِ بِنُ ناوے بہِ روءِ --	----	ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥
نانک جو دھُرِ کرتے لِکھیا سُ میٹِ ن سکے کوءِ --14--	----	ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥
گُرمُکھا ہرِ دھنُ کھٹِیا گُر کے سبدِ وِیچارِ --	----	ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥
نامُ پدارتھُ پائِیا اتُٹ بھرے بھنڈّار --	----	ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥
ہرِ گُنڑ بانْی اُچرہِ انّتُ ن پاراوارُ --	----	ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥
نانک سبھ کارنْ کرتا کرے ویکھے سِرجنہارُ --15--	----	ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥
گُرمُکھِ انّترِ سہجُ ہے منُ چڑِیا دسوے آکاسِ --	----	ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥
تتھے اُونگھ ن بھُکھ ہے ہرِ انّمرِت نامُ سُکھ واسُ --	----	ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥

نانک دُکھُ سُکھُ وِیاپت نہی جتھےَ آتم رام پرگاسُ --16--	----	ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥੧੬॥
کام کرّودھ کا چولڑا سبھ گلِ آئے پاءِ --	----	ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥
اِکِ اُپجہِ اِکِ بِنسِ جانْہِ نُکمے[1] آوےَ جاءِ -- | [1]حُکمے	----	ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥
جنّمنُ مرنُ ن چُکئی رنّگُ لگا دُوجےَ بھاءِ --	----	ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥
بنّدھنِ بنّدھِ بھوائیئنُ کرنا کچھُو ن جاءِ --17--	----	ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥
جِن کءُ کِرپا دھارِیئنُ تِنا ستِگُرُ مِلیا آءِ --	----	ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥
ستِگُرِ ملے اُلٹی بھئی مرِ جیوِیا سہجِ سُبھاءِ --	----	ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥
نانک بھگتی رتیا ہرِ ہرِ نامِ سماءِ --18--	----	ਨਾਨਕ ਭਗਤੀ ਰਤਿਆ ਹਰਿ ਹਰਿ ਨਾਮਿ ਸਮਾਇ ॥੧੮॥
منمُکھ چنّچل مت ہے انترِ بہُت چترائی --	----	ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥

ਕੀਤਾ ਕਰਤਿਆ ਬਿਰਥਾ ਗਇਆ
ਇਕੁ ਤਿਲੁ ਥਾਇ ਨ ਪਾਈ ॥

کیتا کرتِیا بِرتھا گِئیا
اِکُ تِلُ تھاءِ ن پائی --

ਪੁੰਨ ਦਾਨੁ ਜੋ ਬੀਜਦੇ
ਸਭ ਧਰਮ ਰਾਇ ਕੈ ਜਾਈ ॥

پُنّن دانُ جو بیجدے
سبھ دھرم راءِ کےَ جائی --

ਬਿਨੁ ਸਤਿਗੁਰੂ ਜਮਕਾਲੁ ਨ ਛੋਡਈ
ਦੂਜੈ ਭਾਇ ਖੁਆਈ ॥

بِنُ ستگُرو جمکالُ ن چھوڑئی
دوجےَ بھاءِ کھُیائی --

ਜੋਬਨੁ ਜਾਂਦਾ ਨਦਰਿ ਨ ਆਵਈ
ਜਰੁ ਪਹੁਚੈ ਮਰਿ ਜਾਈ ॥

جوبنُ جانْدا ندرِ ن آوئی
جرُ پہچےَ مرِ جائی --

ਪੁਤੁ ਕਲਤੁ ਮੋਹੁ ਹੇਤੁ ਹੈ
ਅੰਤਿ ਬੇਲੀ ਕੋ ਨ ਸਖਾਈ ॥

پُتُ کلتُ موہُ ہیتُ ہےَ
انتِ بیلی کو ن سکھائی --

ਸਤਿਗੁਰੁ ਸੇਵੇ ਸੋ ਸੁਖੁ ਪਾਏ
ਨਾਉ ਵਸੈ ਮਨਿ ਆਈ ॥

ستِگُرُ سیوے سو سُکھُ پائے
ناءُ وسےَ منِ آئی --

ਨਾਨਕ ਸੇ ਵਡੇ ਵਡਭਾਗੀ
ਜਿ ਗੁਰਮੁਖਿ ਨਾਮਿ ਸਮਾਈ ॥੧੯॥

نانکُ سے وڈے وڈبھاگی
جِ گُرمُکھِ نامِ سمائی --19--

ਮਨਮੁਖ ਨਾਮੁ ਨ ਚੇਤਨੀ
ਬਿਨੁ ਨਾਵੈ ਦੁਖ ਰੋਇ ॥

منمُکھ نامُ ن چیتنی
بِنُ ناوےَ دُکھ روءِ --

ਆਤਮਾ ਰਾਮੁ ਨ ਪੂਜਨੀ
ਦੂਜੈ ਕਿਉ ਸੁਖੁ ਹੋਇ ॥

آتما رامُ ن پُوجنی
دوجےَ کِءُ سُکھُ ہوءِ --

Page# [1415]

ہئُمَے انتّرِ مَیلُ ہےَ سبدِ ن کاڈھہِ دھوءِ --	Page# [1415]	ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥
نانکُ بِنُ ناوے مَیلِیا مُئے جنمُ پدارتھُ کھوءِ --20--	----	ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥
منمُکھ بولے اندّھلے تِسُ مہِ اگنی کا واسُ --	----	ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥
بانْی سُرتِ ن بُجھنی سبدِ ن کرہِ پّرگاسُ --	----	ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥
اونا آپنْی اندّرِ سُدھِ نہی گُر بچنِ ن کرہِ وِساسُ --	----	ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥
گِیانیِیا انّدرِ گُر سبدُ ہےَ نِت ہرِ لو سدا وِگاسُ --	----	ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥
ہرِ گِیانیِیا کی رکھدا ہءُ سد بلِہاری تاسُ --	----	ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥
گُرمُکھِ جو ہرِ سیودے جن نانکُ تا کا داسُ --21--	----	ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥
مائِیا بھُئِنّگمُ سرپُ ہےَ جگُ گھیرِیا بِکھُ ماءِ --	----	ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥

بِکھُ کا مارنُْ ہرِ نامُ ہےَ
گُر گرُڑ سبدُ مُکھِ پاءِ --

ਬਿਖੁ ਕਾ ਮਾਰਣੁ ਹਰਿ ਨਾਮੁ ਹੈ
ਗੁਰ ਗਰੁੜ ਸਬਦੁ ਮੁਖਿ ਪਾਇ ॥

جِن کءُ پُورب لِکھِیا
تِن ستِگُرُ مِلیا آءِ --

ਜਿਨ ਕਉ ਪੂਰਬਿ ਲਿਖਿਆ
ਤਿਨ ਸਤਿਗੁਰੁ ਮਿਲਿਆ ਆਇ ॥

مِل ستِگُر نرملُ ہوئِیا
بِکھُ ہئُمےَ گئِیا بلاءِ --

ਮਿਲਿ ਸਤਿਗੁਰ ਨਿਰਮਲੁ ਹੋਇਆ
ਬਿਖੁ ਹਉਮੈ ਗਇਆ ਬਿਲਾਇ ॥

گُرمُکھا کے مُکھ اُجلے
ہرِ درگہ سوبھا پاءِ --

ਗੁਰਮੁਖਾ ਕੇ ਮੁਖ ਉਜਲੇ
ਹਰਿ ਦਰਗਹ ਸੋਭਾ ਪਾਇ ॥

جن نانکُ سدا کُربانُْ[1] تِن
جو چالہِ ستِگُر بھاءِ --22-- | [1]قُربانُْ-

ਜਨ ਨਾਨਕੁ ਸਦਾ ਕੁਰਬਾਣੁ ਤਿਨ
ਜੋ ਚਾਲਹਿ ਸਤਿਗੁਰ ਭਾਇ ॥੨੨॥

ستِگُر پُرکھُ نرویَرُ ہےَ
نِت ہِردے ہرِ لِو لاءِ --

ਸਤਿਗੁਰ ਪੁਰਖੁ ਨਿਰਵੈਰੁ ਹੈ
ਨਿਤ ਹਿਰਦੈ ਹਰਿ ਲਿਵ ਲਾਇ ॥

نِرویَرے نالِ ویَرُ رچائِدا
اپنےَ گھرِ لُوکی لاءِ --

ਨਿਰਵੈਰੈ ਨਾਲਿ ਵੈਰੁ ਰਚਾਇਦਾ
ਅਪਣੈ ਘਰਿ ਲੂਕੀ ਲਾਇ ॥

انّترِ کرودھُ اہنکارُ ہےَ
اندِنُ جلےَ سدا دُکھُ پاءِ --

ਅੰਤਰਿ ਕ੍ਰੋਧੁ ਅਹੰਕਾਰੁ ਹੈ
ਅਨਦਿਨੁ ਜਲੈ ਸਦਾ ਦੁਖੁ ਪਾਇ ॥

کُوڑُ بولِ بولِ نِت بھئُکدے
بِکھُ کھادھے دُوجےَ بھاءِ --

ਕੂੜੁ ਬੋਲਿ ਬੋਲਿ ਨਿਤ ਭਉਕਦੇ
ਬਿਖੁ ਖਾਧੇ ਦੂਜੈ ਭਾਇ ॥

بِکھ مائِیا کارنٖ بھرمدے
پھِر گھرِ گھرِ پت گواءِ --

ਬਿਖੁ ਮਾਇਆ ਕਾਰਣਿ ਭਰਮਦੇ
ਫਿਰਿ ਘਰਿ ਘਰਿ ਪਤਿ ਗਵਾਇ ॥

بیسُیا کیرے پُوت جِءُ
پِتا نامُ تِس جاءِ --

ਬੇਸੁਆ ਕੇਰੇ ਪੂਤ ਜਿਉ
ਪਿਤਾ ਨਾਮੁ ਤਿਸੁ ਜਾਇ ॥

ہرِ ہرِ نامُ ن چیتنی
کرتےَ آپ کھُیاءِ --

ਹਰਿ ਹਰਿ ਨਾਮੁ ਨ ਚੇਤਨੀ
ਕਰਤੈ ਆਪਿ ਖੁਆਇ ॥

ہرِ گُرمُکھِ کِرپا دھارِیئنُ
جن وِچھُڑے آپ مِلاءِ --

ਹਰਿ ਗੁਰਮੁਖਿ ਕਿਰਪਾ ਧਾਰੀਅਨੁ
ਜਨ ਵਿਛੁੜੇ ਆਪਿ ਮਿਲਾਇ ॥

جن نانکُ تِس بلِہارنٖے
جو ستِگُر لاگے پاءِ --23--

ਜਨ ਨਾਨਕੁ ਤਿਸੁ ਬਲਿਹਾਰਣੈ
ਜੋ ਸਤਿਗੁਰ ਲਾਗੇ ਪਾਇ ॥੨੩॥

نامِ لگے سے اُوبرے
بِنُ ناوےَ جم پُرِ جانہِ --

ਨਾਮਿ ਲਗੇ ਸੇ ਊਬਰੇ
ਬਿਨੁ ਨਾਵੈ ਜਮ ਪੁਰਿ ਜਾਂਹਿ ॥

نانک بِنُ ناوےَ سُکھُ نہی
آءِ گۓ پچھُتاہِ --24--

ਨਾਨਕ ਬਿਨੁ ਨਾਵੈ ਸੁਖੁ ਨਹੀ
ਆਇ ਗਏ ਪਛੁਤਾਹਿ ॥੨੪॥

چِنّتا دھاوت رہِ گۓ
تاں منِ بھئِیا انندُ --

ਚਿੰਤਾ ਧਾਵਤ ਰਹਿ ਗਏ
ਤਾਂ ਮਨਿ ਭਇਆ ਅਨੰਦੁ ॥

گُر پرسادی بُجھیۓ
سا دھن سُتی نِچِنّد --

ਗੁਰ ਪ੍ਰਸਾਦੀ ਬੁਝੀਐ
ਸਾ ਧਨ ਸੁਤੀ ਨਿਚਿੰਦ ॥

جِن کےٗ پُورب لِکھیا تِنّہا بھیٹِیا گُر گووِنّدُ --	----	ਜਿਨ ਕਉ ਪੂਰਬਿ ਲਿਖਿਆ ਤਿਨ੍ਾ ਭੇਟਿਆ ਗੁਰ ਗੋਵਿੰਦੁ ॥
نانک سہجے مِل رہے ہرِ پائِیا پرمانّدُ --25--	----	ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥
سَتِگُرُ سیوِن آپݨا گُر سبدی وِیچارِ --	----	ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥
سَتِگُر کا بھاݨا مَنّن لَین ہرِ نامُ رکھِہ اُر دھارِ --	----	ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥
اَیتھےَ اوتھےَ مَنّنِیئن ہرِ نامِ لگے واپارِ --	----	ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥
گُرمُکھِ سبدِ سِجاپدے تِتُ ساچےَ دربارِ --	----	ਗੁਰਮੁਖਿ ਸਬਦਿ ਸਿਵਾਪਦੇ ਤਿਤੁ ਸਾਚੈ ਦਰਬਾਰਿ ॥
سچا سئُدا کھرچُ سچُ انّترِ پِرمُ پیارُ --	----	ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥
جمکالُ نیڑِ ن آوئی آپِ بکھسے[1] کرتارِ -- | [1] بخشے	----	ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥
نانک نام رتے سے دھنونّت ہیَنِ نِردھنُ ہورُ سنّسارُ --26--	----	ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥

جن کی ٹیک ہرِ نامُ ہرِ بِنُ ناوےَ ٹھور ن ٹھاءُ --	Page# [1416]	ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥
گُرمتی ناءُ منِ وسےَ سہجے سہجِ سماءُ --	----	ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥
وڈبھاگی نامُ دھِیاِئیا اہِنِس لاگا بھاءُ --	----	ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥
جن نانکُ منّگےَ دھوڑِ تِن ہءُ سد کُربانڑےَ[1] جاءُ --27-- | [1]قُربانڑے	----	ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥
لکھ چئُراسِیہ میدنی تِسنا جلتی کرے پُکار --	----	ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥
اِہُ موہُ ماِئیا سبھُ پسرِیا نالِ چلےَ ن انّتی وار --	----	ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥
بِنُ ہرِ سانْتِ ن آوئی کِسُ آگےَ کری پُکار --	----	ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥
وڈبھاگی ستِگُرُ پاِئیا بُوجھِیا بّرہمُ بِچارُ --	----	ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥
تِسنا اگنِ سبھ بُجھِ گئی جن نانک ہرِ اُرِ دھارِ --28--	----	ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥

اسی کھتے[1] بہُتُ کماودے انّتُ ن پاراوارُ ـ ـ | [1] خطے ـ	----	ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
ہرِ کِرپا کرِ کےَ بکھسِ[1] لیَہُ ہءُ پاپی وڈ گُنہگارُ ـ ـ | [1] بخشِ ـ	----	ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ہرِ جیءُ لیکھےَ وار ن آوئی تُوںّ بکھسِ[1] مِلاوݨہار ـ ـ | [1] بخشِ ـ	----	ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰ ॥
گُرتُٹھےَ ہرِ پرّبھُ مِلیا سبھ کِلوِکھ کٹِ وِکار ـ ـ	----	ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
جِنا ہرِ ہرِ نامُ دھِیائِیا جن نانک تِنّہ جَیکارُ ـ ـ29ـ ـ	----	ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ ਜੈਕਾਰੁ ॥੨੯॥
وِچھُڑِ وِچھُڑِ جو ملے ستِگُر کے بھےَ بھاءِ ـ ـ	----	ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥
جنم مرݨ نہچلُ بھۓ گُرمُکھِ نامُ دھِیاءِ ـ ـ	----	ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥
گُر سادھُو سنّگتِ ملےَ ہِیرے رتن لبھنّہِ ـ ـ	----	ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ੍ ॥
نانک لالُ امولکا گُرمُکھِ کھوجِ لہنّہِ ـ ـ30ـ ـ	----	ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ੍ ॥੩੦॥

ਮਨਮੁਖ ਨਾਮੁ ਨ ਚੇਤਿਓ
ਧਿਗੁ ਜੀਵਣੁ ਧਿਗੁ ਵਾਸੁ ॥

منمکھ نامُ ن چیتِئو
دھِگُ جیونُ دھِگُ واسُ --

ਜਿਸ ਦਾ ਦਿਤਾ ਖਾਣਾ ਪੈਨਣਾ
ਸੋ ਮਨਿ ਨ ਵਸਿਓ ਗੁਣਤਾਸੁ ॥

جِس دا دِتا کھاݨا پَینݨا
سو منِ ن وسِئو گُݨتاسُ --

ਇਹੁ ਮਨੁ ਸਬਦਿ ਨ ਭੇਦਿਓ
ਕਿਉ ਹੋਵੈ ਘਰ ਵਾਸੁ ॥

اِہُ منُ سبدِ ن بھیدِئو
کِءُ ہووے گھر واسُ --

ਮਨਮੁਖੀਆ ਦੋਹਾਗਣੀ
ਆਵਣ ਜਾਣਿ ਮੁਈਆਸੁ ॥

منمکھیِیا دوہاگݨی
آوݨ جاݨِ مُئِیاسُ --

ਗੁਰਮੁਖਿ ਨਾਮੁ ਸੁਹਾਗੁ ਹੈ
ਮਸਤਕਿ ਮਣੀ ਲਿਖਿਆਸੁ ॥

گُرمُکھِ نامُ سُہاگُ ہے
مستکِ مݨی لِکھیاسُ --

ਹਰਿ ਹਰਿ ਨਾਮੁ ਉਰਿ ਧਾਰਿਆ
ਹਰਿ ਹਿਰਦੈ ਕਮਲ ਪ੍ਰਗਾਸੁ ॥

ہرِ ہرِ نامُ اُرِ دھارِیا
ہرِ ہِردے کمل پّرگاسُ --

ਸਤਿਗੁਰੁ ਸੇਵਨਿ ਆਪਣਾ
ਹਉ ਸਦ ਬਲਿਹਾਰੀ ਤਾਸੁ ॥

ستِگُرُ سیونِ آپݨا
ہءُ سد بلِہاری تاسُ --

ਨਾਨਕ ਤਿਨ ਮੁਖ ਉਜਲੇ
ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥

نانک تِن مُکھ اُجلے
جِن انتّرِ نامُ پّرگاسُ --31--

ਸਬਦਿ ਮਰੈ ਸੋਈ ਜਨੁ ਸਿਝੈ
ਬਿਨੁ ਸਬਦੈ ਮੁਕਤਿ ਨ ਹੋਈ ॥

سبدِ مرے سوئی جنُ سجھے
بِنُ سبدے مُکتِ ن ہوئی --

بھیکھ کرہِ بہُ کرم وِگُتے
بھاءِ دُوجے پرج وِگوئی --

ਭੇਖ ਕਰਹਿ ਬਹੁ ਕਰਮ ਵਿਗੁਤੇ
ਭਾਇ ਦੂਜੈ ਪਰਜ ਵਿਗੋਈ ॥

نانک بِنُ ستِگر ناءُ ن پائیئےَ
جے س ءُ لوچے کوئی --32--

ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ
ਜੇ ਸਉ ਲੋਚੈ ਕੋਈ ॥੩੨॥

ہر کا ناءُ اتِ وڈ اُوچا
اُوچی ہُو اُوچا ہوئی --

ਹਰਿ ਕਾ ਨਾਉ ਅਤਿ ਵਡ ਊਚਾ
ਊਚੀ ਹੂ ਊਚਾ ਹੋਈ ॥

اپڑِ کوءِ ن سکئی
جے س ءُ لوچے کوئی --

ਅਪੜਿ ਕੋਇ ਨ ਸਕਈ
ਜੇ ਸਉ ਲੋਚੈ ਕੋਈ ॥

مُکھِ سنّجم ہچھا ن ہووئی
کرِ بھیکھ بھوے سبھ کوئی --

ਮੁਖਿ ਸੰਜਮ ਹਛਾ ਨ ਹੋਵਈ
ਕਰਿ ਭੇਖ ਭਵੈ ਸਭ ਕੋਈ ॥

گُر کی پئُڑی جاءِ چڑھے
کرمِ پراپتِ ہوئی --

ਗੁਰ ਕੀ ਪਉੜੀ ਜਾਇ ਚੜੈ
ਕਰਮਿ ਪਰਾਪਤਿ ਹੋਈ ॥

انّترِ آءِ وسے
گُر سبدُ وِیچارے کوءِ --

ਅੰਤਰਿ ਆਇ ਵਸੈ
ਗੁਰ ਸਬਦੁ ਵੀਚਾਰੈ ਕੋਇ ॥

نانک سبدِ مرے منُ مانیئےَ
ساچے ساچی سوءِ --33--

ਨਾਨਕ ਸਬਦਿ ਮਰੈ ਮਨੁ ਮਾਨੀਐ
ਸਾਚੇ ਸਾਚੀ ਸੋਇ ॥੩੩॥

مائِیا موہُ دُکھ ساگرُ ہے
بِکھُ دُترُ ترِیا ن جاءِ --
Page# [1417]
ਮਾਇਆ ਮੋਹੁ ਦੁਖੁ ਸਾਗਰੁ ਹੈ
ਬਿਖੁ ਦੁਤਰੁ ਤਰਿਆ ਨ ਜਾਇ ॥

میرا میرا کردے پچ مُۓ ہئُمےَ کرت وِہاءِ --	----	ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥
منمُکھا اُروارُ ن پارُ ہےَ ادھ وِچ رہے لپٹاءِ --	----	ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
جو دھُرِ لِکھیا سُ کماوٹا کرٹا کچھُو ن جاءِ --	----	ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
گُرمتی گِیانُ رتنُ منِ وسےَ سبھُ دیکھِیا بّرہمُ سُبھاءِ --	----	ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
نانک ستِگُرِ بوہتھےَ وڈبھاگی چڑھےَ تے بھئُجلِ پارِ لنگھاءِ --34--	----	ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
بِنُ ستِگُر داتا کو نہی جو ہرِ نامُ دےءِ آدھارُ --	----	ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥
گُر کرِپا تے ناءُ منِ وسےَ سدا رہے اُرِ دھارِ --	----	ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥
تِسنا بُجھےَ تِپت ہوءِ ہرِ کےَ ناءِ پیارِ --	----	ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥
نانک گُرمُکھِ پائیۓَ ہرِ اپنی کِرپا دھارِ --35--	----	ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥

بِنُ سبدے جگتُ برلیا کہنْا کچھُو ن جاۓ --	----	ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥
ہرِ رکھے سے اُبرے سبدِ رہے لِو لاۓ --	----	ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥
نانک کرتا سبھ کِچھُ جانْدا جِنِ رکھی بنْت بنْاۓ --36--	----	ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥
ہوم جگ سبھِ تیرتھا پڑھِ پنّڈت تھکے پُرانْ --	----	ਹੋਮ ਜਗ ਸਭਿ ਤੀਰਥਾ ਪੜ੍ਹਿ ਪੰਡਿਤ ਥਕੇ ਪੁਰਾਣ ॥
بِکھُ مائِیا موہُ ن مِٹّئی وِچ ہئُمےَ آونْ جانْ --	----	ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
ستگُر مِلۓ ملُ اُتری ہرِ جپِیا پُرکھُ سُجانْ --	----	ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
جِنا ہرِ ہرِ پربھُ سیوِیا جن نانکُ سد کُربانْ[1] --37--	----	ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
مائِیا موہُ بہُ چِتودے بہُ آسا لوبھُ وِکار --	----	ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
منمُکھِ استھِرُ نا تھیۓ مرِ بنِس جاۓ کھِن وار --	----	ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥

[1] قُربانْ-

وڈ بھاگُ ہووے ستِگُرُ ملے
ہئُمے تجے وِکار --

ਵਡ ਭਾਗੁ ਹੋਵੈ ਸਤਿਗੁਰੁ ਮਿਲੈ
ਹਉਮੈ ਤਜੈ ਵਿਕਾਰ ॥

ہرِ ناما جپِ سُکھُ پائِیا
جن نانکؔ سبدُ وِیچار --38--

ਹਰਿ ਨਾਮਾ ਜਪਿ ਸੁਖੁ ਪਾਇਆ
ਜਨ ਨਾਨਕ ਸਬਦੁ ਵੀਚਾਰ ॥੩੮॥

بِنُ ستِگر بھگتِ ن ہووئی
نامِ ن لگےَپیارُ --

ਬਿਨੁ ਸਤਿਗੁਰ ਭਗਤਿ ਨ ਹੋਵਈ
ਨਾਮਿ ਨ ਲਗੈ ਪਿਆਰੁ ॥

جن نانک نامُ ارادھِیا
گُر کےَ ہیتِ پیارِ --39--

ਜਨ ਨਾਨਕ ਨਾਮੁ ਅਰਾਧਿਆ
ਗੁਰ ਕੈ ਹੇਤਿ ਪਿਆਰਿ ॥੩੯॥

لوبھی کا ویساہُ ن کیچے
جے کا پارِ وساءِ --

ਲੋਭੀ ਕਾ ਵੇਸਾਹੁ ਨ ਕੀਜੈ
ਜੇ ਕਾ ਪਾਰਿ ਵਸਾਇ ॥

انّتِ کالِ تتھےَ دھُہے
جتھےَ ہتھُ ن پاءِ --

ਅੰਤਿ ਕਾਲਿ ਤਿਥੈ ਧੁਹੈ
ਜਿਥੈ ਹਥੁ ਨ ਪਾਇ ॥

منمُکھ سیتی سنّگُ کرے
مُہِ کالگ داگُ لگاءِ --

ਮਨਮੁਖ ਸੇਤੀ ਸੰਗੁ ਕਰੇ
ਮੁਹਿ ਕਾਲਗ ਦਾਗੁ ਲਗਾਇ ॥

مُہ کالے تِنّہ لوبھِیا
جاسنِ جنمُ گواءِ --

ਮੁਹ ਕਾਲੇ ਤਿਨ੍ ਲੋਭੀਆ
ਜਾਸਨਿ ਜਨਮੁ ਗਵਾਇ ॥

ستسنّگتِ ہرِ میلِ پرّبھ
ہرِ نامُ وسے منِ آءِ --

ਸਤਸੰਗਤਿ ਹਰਿ ਮੇਲਿ ਪ੍ਰਭ
ਹਰਿ ਨਾਮੁ ਵਸੈ ਮਨਿ ਆਇ ॥

جنم مرن کی ملُ اُترے
جن نانک ہرِ گُن گاءِ --40--

ਜਨਮ ਮਰਨ ਕੀ ਮਲੁ ਉਤਰੈ
ਜਨ ਨਾਨਕ ਹਰਿ ਗੁਨ ਗਾਇ ॥੪੦॥

دھُرِ ہرِ پرّبھِ کرتے لِکھیا
سُ میٹنّا ن جاءِ --

ਧੁਰਿ ਹਰਿ ਪ੍ਰਭਿ ਕਰਤੈ ਲਿਖਿਆ
ਸੁ ਮੇਟਣਾ ਨ ਜਾਇ ॥

جیءُ پِنّڈُ سبھُ تِس دا
پرّتپالِ کرے ہرِ راءِ --

ਜੀਉ ਪਿੰਡੁ ਸਭੁ ਤਿਸ ਦਾ
ਪ੍ਰਤਿਪਾਲਿ ਕਰੇ ਹਰਿ ਰਾਇ ॥

چُگل[1] نِنّدک بھُکھے رُلِ مُۓ
اینا ہتھُ ن کِتھائُو پاءِ -- | [1]چغُل-

ਚੁਗਲ ਨਿੰਦਕ ਭੁਖੇ ਰੁਲਿ ਮੁਏ
ਏਨਾ ਹਥੁ ਨ ਕਿਥਾਊ ਪਾਇ ॥

باہرِ پاکھنّڈ سبھ کرم کرہِ
منِ ہِردے کپٹُ کماءِ --

ਬਾਹਰਿ ਪਾਖੰਡ ਸਭ ਕਰਮ ਕਰਹਿ
ਮਨਿ ਹਿਰਦੈ ਕਪਟੁ ਕਮਾਇ ॥

کھیتِ سریرِ جو بیجیۓ
سو انتِ کھلویا آءِ --

ਖੇਤਿ ਸਰੀਰਿ ਜੋ ਬੀਜੀਐ
ਸੋ ਅੰਤਿ ਖਲੋਆ ਆਇ ॥

نانک کی پرّبھ بینتی
ہرِ بھاوے بکھسِ[1] مِلاءِ --41-- | [1]بخشِ-

ਨਾਨਕ ਕੀ ਪ੍ਰਭ ਬੇਨਤੀ
ਹਰਿ ਭਾਵੈ ਬਖਸਿ ਮਿਲਾਇ ॥੪੧॥

من آوݨ جاݨُ ن سُجھئی
نا سُجھے دربارُ --
Page# [1418]
ਮਨ ਆਵਣ ਜਾਣੁ ਨ ਸੁਝਈ
ਨਾ ਸੁਝੈ ਦਰਬਾਰੁ ॥

مائِیا موہِ پلیٹِیا
انترِ اگیانُ گبارُ[1] -- | [1]غُبارُ-

ਮਾਇਆ ਮੋਹਿ ਪਲੇਟਿਆ
ਅੰਤਰਿ ਅਗਿਆਨੁ ਗੁਬਾਰੁ ॥

تب نرُ سُتا جاگیا سِرِ ڈنّڈُ لگا بہُ بھارُ --	ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥
گُرمُکھاں کراں اُپرِ ہرِ چیتِیا سے پائِنِ موکھ دُیارُ --	ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥
نانک آپِ اوہِ اُدھرے سبھ کُٹنّب ترے پروار --42--	ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
سبدِ مرے سو مُیا جاپے --	ਸਬਦਿ ਮਰੈ ਸੋ ਮੁਆ ਜਾਪੈ ॥
گر پرسادی ہرِ رسِ دھّراپے --	ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
ہرِ درگہِ گر سبدِ سِجاپے --	ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
بِنُ سبدے مُیا ہے سبھُ کوءِ --	ਬਿਨੁ ਸਬਦੈ ਮੁਆ ਹੈ ਸਭੁ ਕੋਇ ॥
منمُکھُ مُیا اپُنا جنمُ کھوءِ --	ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
ہرِ نامُ ن چیتہِ انّتِ دُکھُ روءِ --	ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
نانک کرتا کرے سُ ہوءِ --43--	ਨਾਨਕ ਕਰਤਾ ਕਰੇ ਸੁ ਹੋਇ ॥੪੩॥
گُرمُکھِ بُڈھے کدے ناہی جِنّہا انّترِ سُرتِ گِیانُ --	ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ ॥
سدا سدا ہرِ گُݨ روہِ انّترِ سہج دھِیانُ --	ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
اوءِ سدا انّندِ بِبیک رہہِ دُکھِ سُکھِ ایک سمانِ --	ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥

تِنا ندری اِکو آئِیا سبھُ آتم رامُ پچھانُ ـ ـ44ـ ـ	----	ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
منمُکھُ بالکُ بِردھِ سمانِ ہےَ جِنّہا انّترِ ہرِ سُرتِ ناہی ـ ـ	----	ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
وِچِ ہئُمےَ کرم کماودے سبھ دھرم راءِ کےَ جانْہی ـ ـ	----	ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
گُرمُکھِ ہچھے نِرملے گُر کےَ سبدِ سُبھاءِ ـ ـ	----	ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
اونا مَیلُ پتنّگُ ن لگئی جِ چلنِ ستِگُر بھاءِ ـ ـ	----	ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
منمُکھ جوُٹھِ ن اُترےَ جے سءُ دھوونْ پاءِ ـ ـ	----	ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
نانک گُرمُکھِ میلِئنُ گُر کےَ انّکِ سماءِ ـ ـ45ـ ـ	----	ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
بُرا کرے سُ کیہا سجھےَ ـ ـ	----	ਬੁਰਾ ਕਰੇ ਸੁ ਕੇਹਾ ਸਿਝੈ ॥
آپنْےَ روہِ آپے ہی دجھےَ ـ ـ	----	ਆਪਣੈ ਰੋਹਿ ਆਪੇ ਹੀ ਦਝੈ ॥
منمُکھِ کملا رگڑےَ لجھےَ ـ ـ	----	ਮਨਮੁਖਿ ਕਮਲਾ ਰਗੜੈ ਲੁਝੈ ॥
گُرمُکھِ ہوءِ تِسُ سبھ کِچھُ سُجھےَ ـ ـ	----	ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
نانک گُرمُکھِ من سِءُ لجھےَ ـ ـ46ـ ـ	----	ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥

جِنا ستِگُرُ پُرکھُ ن سیوِئو
سبدِ ن کِیتو وِیچارُ --

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ
ਸਬਦਿ ਨ ਕੀਤੋ ਵੀਚਾਰੁ ॥

اوءِ مانْس جُونِ ن آکھِیئنِ
پسُو ڈھور گاوار --

ਓਇ ਮਾਣਸ ਜੂਨਿ ਨ ਆਖੀਅਨਿ
ਪਸੂ ਢੋਰ ਗਾਵਾਰ ॥

اونا انترِ گِیانُ ن دھِیانُ ہےَ
ہرِ سءُ پ٘رِیتِ ن پِیارُ --

ਓਨਾ ਅੰਤਰਿ ਗਿਆਨੁ ਨ ਧਿਆਨੁ ਹੈ
ਹਰਿ ਸਉ ਪ੍ਰੀਤਿ ਨ ਪਿਆਰੁ ॥

منمُکھ مُئے وِکار مہِ
مرِ جمہِ وارو وار --

ਮਨਮੁਖ ਮੁਏ ਵਿਕਾਰ ਮਹਿ
ਮਰਿ ਜਮਹਿ ਵਾਰੋ ਵਾਰ ॥

جِیودِیا نو مِلےَ سُ جِیودے
ہرِ جگجِیون اُر دھارِ --

ਜੀਵਦਿਆ ਨੋ ਮਿਲੈ ਸੁ ਜੀਵਦੇ
ਹਰਿ ਜਗਜੀਵਨ ਉਰ ਧਾਰਿ ॥

نانک گُرمُکھِ سوہنْے
تِتُ سچے دربارِ --47--

ਨਾਨਕ ਗੁਰਮੁਖਿ ਸੋਹਣੇ
ਤਿਤੁ ਸਚੈ ਦਰਬਾਰਿ ॥੪੭॥

ہرِ منّدرُ ہرِ ساجِیا
ہرِ وسے جِسُ نالِ --

ਹਰਿ ਮੰਦਰੁ ਹਰਿ ਸਾਜਿਆ
ਹਰਿ ਵਸੈ ਜਿਸੁ ਨਾਲਿ ॥

گُرمتی ہرِ پائِیا
مائِیا موہ پرجالِ --

ਗੁਰਮਤੀ ਹਰਿ ਪਾਇਆ
ਮਾਇਆ ਮੋਹ ਪਰਜਾਲਿ ॥

ہرِ منّدرِ وستُ انیک ہےَ
نو ندھِ نامُ سمالِ --

ਹਰਿ ਮੰਦਰਿ ਵਸਤੁ ਅਨੇਕ ਹੈ
ਨਵ ਨਿਧਿ ਨਾਮੁ ਸਮਾਲਿ ॥

دھنُ بھگونّتی نانکا
جِنا گُرمُکھِ لدھا ہرِ بھالِ --

ਧਨੁ ਭਗਵੰਤੀ ਨਾਨਕਾ
ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥

وڈبھاگی گڑ منّدرُ کھوجِیا
ہرِ ہِردے پائِیا نالِ --48--

ਵਡਭਾਗੀ ਗੜ ਮੰਦਰੁ ਖੋਜਿਆ
ਹਰਿ ਹਿਰਦੈ ਪਾਇਆ ਨਾਲਿ ॥੪੮॥

منمُکھ دہ دِس پھِرِ رہے
اتِ تِسنا لوبھ وِکار --

ਮਨਮੁਖ ਦਹ ਦਿਸਿ ਫਿਰਿ ਰਹੇ
ਅਤਿ ਤਿਸਨਾ ਲੋਭ ਵਿਕਾਰ ॥

مائِیا موہُ ن چُکئی
مرِ جنّمِہِ وارو وار --

ਮਾਇਆ ਮੋਹੁ ਨ ਚੁਕਈ
ਮਰਿ ਜੰਮਹਿ ਵਾਰੋ ਵਾਰ ॥

Page# [1419]

ستِگُرُ سیوِ سُکھُ پائِیا
اتِ تِسنا تجِ وِکار --

ਸਤਿਗੁਰੁ ਸੇਵਿ ਸੁਖੁ ਪਾਇਆ
ਅਤਿ ਤਿਸਨਾ ਤਜਿ ਵਿਕਾਰ ॥

جنم مرن کا دُکھُ گئِیا
جن نانک سبدُ بِچارِ --49--

ਜਨਮ ਮਰਨ ਕਾ ਦੁਖੁ ਗਇਆ
ਜਨ ਨਾਨਕ ਸਬਦੁ ਬੀਚਾਰਿ ॥੪੯॥

ہرِ ہرِ نامُ دھِیاءِ من
ہرِ درگہ پاوہِ مانُ --

ਹਰਿ ਹਰਿ ਨਾਮੁ ਧਿਆਇ ਮਨ
ਹਰਿ ਦਰਗਹ ਪਾਵਹਿ ਮਾਨੁ ॥

کِلوِکھ پاپ سبھِ کٹیئہِ
ہئُمے چُکے گُمانُ --

ਕਿਲਵਿਖ ਪਾਪ ਸਭਿ ਕਟੀਅਹਿ
ਹਉਮੈ ਚੁਕੈ ਗੁਮਾਨੁ ॥

گُرمُکھِ کملُ وِگسِیا
سبھُ آتم برہمُ پچھانُ --

ਗੁਰਮੁਖਿ ਕਮਲੁ ਵਿਗਸਿਆ
ਸਭੁ ਆਤਮ ਬ੍ਰਹਮੁ ਪਛਾਨੁ ॥

ہرِ ہرِ کِرپا دھارِ پّربھ جن نانکُ جپ ہرِ نامُ --50--	----	ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥
دھناسری دھنوّنتی جاݨیئےَ بھائی جاں ستِگُر کی کار کماءِ --	----	ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥
تنُ منُ سئُپے جیء سءُ بھائی لئے ہُکمِ[1] پھِراءُ -- | [1]حُکمِ-	----	ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥
جہ بَیساوہِ بَیسہ بھائی جہ بھیجہِ تہ جاءُ --	----	ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥
ایوڈُ دھنُ ہورُ کو نہی بھائی جیوڈُ سچا ناءُ --	----	ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥
سدا سچے کے گُݨ گاواں بھائی سدا سچے کےَ سنّگِ رہاءُ --	----	ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥
پَینݨُ گُݨ چنّگِیائِیا بھائی آپݨی پتِ کے ساد آپے کھاءِ --	----	ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥
تِس کا کِیا سالاہیئےَ[1] بھائی درسن کءُ بلِ جاءِ -- | [1]سالاحیئےَ-	----	ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥
ستِگُر وِچِ وڈِییا وڈِیائِیا بھائی کرمِ ملےَ تاں پاءِ --	----	ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥

اِکِ ہُکمُ[1] مَنّنِ ن جاݨنی بھائی دُوجےَ بھاءِ پھِراءِ -- | [1]حُکمُ-	----	ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥
سنّگتِ ڈھوئی نا ملےَ بھائی بَیسݨِ ملےَ ن تھاءُ --	----	ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥
نانکُ ہُکمُ[1] تِنا مناِسی بھائی جِنا دھُرے کماِئیا ناءُ -- | [1]حُکمُ-	----	ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥
تِنّہ وِٹہُ ہءُ وارِیا بھائی تِن کءُ سد بلِہارےَ جاءُ --51--	----	ਤਿਨ੍ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥
سے داڑِییا سچِییا جِ گُر چرنی لگنّہِ --	----	ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨਿ੍ ॥
اندِنُ سیونِ گُرُ آپݨا اندِنُ اندِ رہنّہِ --	----	ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ੍ ॥
نانکُ سے مُہ سوہݨے سچےَ درِ دِسنّہِ --52--	----	ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ੍ ॥੫੨॥
مُکھ سچے سچُ داڑِییا سچُ بولہِ سچُ کماہِ --	----	ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
سچا سبدُ منِ وسِیا ستِگُر ماںْہِ سماںْہِ --	----	ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥

سچی راسی سچُ دھنُ
اُتم پدوی پانْہِ --

ਸਚੀ ਰਾਸੀ ਸਚੁ ਧਨੁ
ਉਤਮ ਪਦਵੀ ਪਾਂਹਿ ॥

سچُ سُنْہِ سچُ مَنِ لَینِ
سچی کار کماہِ --

ਸਚੁ ਸੁਣਹਿ ਸਚੁ ਮੰਨਿ ਲੈਨਿ
ਸਚੀ ਕਾਰ ਕਮਾਹਿ ॥

سچی درگہ بَیسنْا
سچے ماہِ سماہِ --

ਸਚੀ ਦਰਗਹ ਬੈਸਣਾ
ਸਚੇ ਮਾਹਿ ਸਮਾਹਿ ॥

نانک وِنُّ ستگُر سچُ ن پائیۓ
منمُکھ بھُولے جانْہِ --53--

ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ
ਮਨਮੁਖ ਭੂਲੇ ਜਾਂਹਿ ॥੫੩॥

بابِیہا پِرءُ پِرءُ کرے
جلنِدھِ پرَیم پِیارِ --

ਬਾਬੀਹਾ ਪ੍ਰਿਉ ਪ੍ਰਿਉ ਕਰੇ
ਜਲਨਿਧਿ ਪ੍ਰੇਮ ਪਿਆਰਿ ॥

گُر ملے سِیتل جلُ پائِیا
سبھِ دُوکھ نِوارنْہارُ --

ਗੁਰ ਮਿਲੇ ਸੀਤਲ ਜਲੁ ਪਾਇਆ
ਸਭਿ ਦੂਖ ਨਿਵਾਰਣਹਾਰੁ ॥

تِس چُکےَ سہجُ اُوپجےَ
چُکےَ کُوک پُکار --

ਤਿਸ ਚੁਕੈ ਸਹਜੁ ਊਪਜੈ
ਚੁਕੈ ਕੂਕ ਪੁਕਾਰ ॥

نانک گُرمُکھِ سانْتِ ہوءِ
نامُ رکھہُ اُرِ دھارِ --54--

ਨਾਨਕ ਗੁਰਮੁਖਿ ਸਾਂਤਿ ਹੋਇ
ਨਾਮੁ ਰਖਹੁ ਉਰਿ ਧਾਰਿ ॥੫੪॥

بابِیہا تُوں سچُ چءُ
سچے س ءُ لِو لاءِ --

ਬਾਬੀਹਾ ਤੂੰ ਸਚੁ ਚਉ
ਸਚੇ ਸਉ ਲਿਵ ਲਾਇ ॥

بولیا تیرا تھاءِ پوے گُرمُکھِ ہوءِ الاءِ ـ ـ	----	ਬੋਲਿਆ ਤੇਰਾ ਥਾਇ ਪਵੈ ਗੁਰਮੁਖਿ ਹੋਇ ਅਲਾਇ ॥
سبدُ چِینِ تِکھ اُترے مَنِّ لے رجاءِ[1] ـ ـ | [1]رضاءِ ـ	----	ਸਬਦੁ ਚੀਨਿ ਤਿਖ ਉਤਰੈ ਮੰਨਿ ਲੈ ਰਜਾਇ ॥
چارے کُنّڈا جھوکِ ورسدا بُونّد پوے سہجِ سُبھاءِ ـ ـ	----	ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥
جل ہی تے سبھ اُوپجے بِنُ جل پِیاس ن جاءِ ـ ـ	Page# [1420]	ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥
نانک ہرِ جلُ جِنِ پِیا تِسُ بھُوکھ ن لاگے آءِ ـ ـ55ـ ـ	----	ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥
بابِیہا تُونّ سہجِ بولِ سچے سبدِ سُبھاءِ ـ ـ	----	ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
سبھُ کِچھُ تیرے نالِ ہے ستِگُرِ دِییا دِکھاءِ ـ ـ	----	ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
آپُ پچھانڑہِ پّرِیتمُ ملے وُٹھا چھہبر لاءِ ـ ـ	----	ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
جھِمِ جھِمِ انّمرِتُ ورسدا تِسنا بھُکھ سبھ جاءِ ـ ـ	----	ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥

کُوک پُکار ن ہووئی جوتی جوتِ مِلاءِ --	----	ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
نانک سُکھِ سونّہِ سوہاگنْی سچےَ نامِ سماءِ --56--	----	ਨਾਨਕ ਸੁਖਿ ਸਵਨਿ੍ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
دھُرہُ کھسمِ[1] بھیجِیا سچےَ ہُکمِ[2] پٹھاءِ -- | [1]خصمِ- [2]حُکمِ-	----	ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥
اِنّدُ ورسےَ دئِیا کرِ گُوڑّہی چھہبر لاءِ --	----	ਇੰਦੁ ਵਰਸੈ ਦਇਆ ਕਰਿ ਗੂੜ੍ਹੀ ਛਹਬਰ ਲਾਇ ॥
باٖبیہے تنِ منِ سُکھُ ہوءِ جاں تتُ بُونّد مُہِ پاءِ --	----	ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
انُ دھنُ بہُتا اُبجےَ دھرتی سوبھا پاءِ --	----	ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥
اندِنُ لوکُ بھگتِ کرے گُر کےَ سبدِ سماءِ --	----	ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
آپے سچا بکھسِ[1] لئے کرِ کِرپا کرےَ رجاءِ[2] -- | [1]بخشِ- [2]رضاءِ-	----	ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ہرِ گُنْ گاوہُ کامنْی سچےَ سبدِ سماءِ --	----	ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥

بھےَ کا سہجُ سِیگارُ کرِہُ سچِ رہہُ لِو لاءِ --	----	ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
نانکُ نامو منِ وسےَ ہرِ درگہ لۓ چھڈاءِ --57--	----	ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
بابِیہا سگلی دھرتی جے پھرِہِ اُوڈِ چڑہِ آکاسِ --	----	ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ستِگرِ ملِۓَ جلُ پائیۓَ چُوکےَ بھُوکھ پِیاس --	----	ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
جیءُ پِنّڈُ سبھُ تِس کا سبھُ کِچھُ تِس کےَ پاسِ --	----	ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
وِݨُ بولِیا سبھُ کِچھُ جاݨدا کِسُ آگےَ کیچےَ ارداسِ[1] -- | [1]عرداسِ-	----	ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
نانکُ گھٹِ گھٹِ ایکو ورتدا سبدِ کرے پرگاس --58--	----	ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
نانکُ تِسےَ بسنّتُ ہےَ جِ ستِگرُ سیوِ سماءِ --	----	ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
ہرِ وُٹھا منُ تنُ سبھُ پرپھڑےَ سبھُ جگُ ہرِییاولُ ہوءِ --59--	----	ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥

ਸਬਦੇ ਸਦਾ ਬਸੰਤੁ ਹੈ
ਜਿਤੁ ਤਨੁ ਮਨੁ ਹਰਿਆ ਹੋਇ ॥

سبدے سدا بسنّتُ ہےَ
جِتُ تنُ منُ ہرِیا ہوءِ --

ਨਾਨਕ ਨਾਮੁ ਨ ਵੀਸਰੈ
ਜਿਨਿ ਸਿਰਿਆ ਸਭੁ ਕੋਇ ॥੬੦॥

نانکُ نامُ ن وِیسرےَ
جِنِ سِرِیا سبھُ کوءِ --60--

ਨਾਨਕ ਤਿਨਾ ਬਸੰਤੁ ਹੈ
ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥

نانکُ تِنا بسنّتُ ہےَ
جِنا گُرمُکھِ وسِیا منِ سوءِ --

ਹਰਿ ਵੁਠੈ ਮਨੁ ਤਨੁ ਪਰਫੜੈ
ਸਭੁ ਜਗੁ ਹਰਿਆ ਹੋਇ ॥੬੧॥

ہرِ وُٹھےَ منُ تنُ پرپھڑےَ
سبھُ جگُ ہرِیا ہوءِ --61--

ਵਡੜੈ ਝਾਲਿ ਝਲੁੰਭਲੈ
ਨਾਵੜਾ ਲਈਐ ਕਿਸੁ ॥

وڈڑےَ جھالِ جھلُنّبھلےَ
ناوڑا لئیئےَ کِسُ --

ਨਾਉ ਲਈਐ ਪਰਮੇਸਰੈ
ਭੰਨਣ ਘੜਣ ਸਮਰਥੁ ॥੬੨॥

ناءُ لئیئےَ پرمیسرے
بھنّنڑ گھڑنڑ سمرتھُ --62--

ਹਰਹਟ ਭੀ ਤੂੰ ਤੂੰ ਕਰਹਿ
ਬੋਲਹਿ ਭਲੀ ਬਾਣਿ ॥

ہرہٹ بھی تُوںّ تُوںّ کرہِ
بولہِ بھلی بانڑِ --

ਸਾਹਿਬੁ ਸਦਾ ਹਦੂਰਿ ਹੈ
ਕਿਆ ਉਚੀ ਕਰਹਿ ਪੁਕਾਰ ॥

ساہِبُ[1] سدا ہدُورِ[2] ہےَ
کِیا اُچی کرہِ پُکار -- | [1]صاحِبُ- [2]حضُورِ-

ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ
ਤਿਸੈ ਵਿਟਹੁ ਕੁਰਬਾਣੁ ॥

جِنِ جگتُ اُپاءِ ہرِ رنّگُ کِیا
تِسےَ وِٹہُ کُربانڑُ[1] -- | [1]قُربانڑُ-

آپُ چھوڈِہ تاں سہُ ملےَ
سچا ایہُ وِیچارُ --

ਆਪੁ ਛੋਡਹਿ ਤਾਂ ਸਹੁ ਮਿਲੈ
ਸਚਾ ਏਹੁ ਵੀਚਾਰੁ ॥

ہئُمےَ پھِکا بولݨا
بُجھِ ن سکا کار --

ਹਉਮੈ ਫਿਕਾ ਬੋਲਣਾ
ਬੁਝਿ ਨ ਸਕਾ ਕਾਰ ॥

وݨُ ترِݨُ ترِبھوݨُ تُجھےَ دھِیائِدا
اندِنُ سدا وِہاݨ --

ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ
ਅਨਦਿਨੁ ਸਦਾ ਵਿਹਾਣ ॥

بِنُ ستگُر کِنےَ ن پائِیا
کرِ کرِ تھکے وِیچار --

ਬਿਨੁ ਸਤਿਗੁਰ ਕਿਨੈ ਨ ਪਾਇਆ
ਕਰਿ ਕਰਿ ਥਕੇ ਵੀਚਾਰ ॥

ندرِ کرہِ جے آپݨی
تاں آپے لَیہِ سوارِ --

ਨਦਰਿ ਕਰਹਿ ਜੇ ਆਪਣੀ
ਤਾਂ ਆਪੇ ਲੈਹਿ ਸਵਾਰਿ ॥

نانک گُرمُکھِ جِنّھی دھِیائِیا
آئے سے پرواݨُ --63--

Page# [1421]

ਨਾਨਕ ਗੁਰਮੁਖਿ ਜਿਨ੍ਹੀ ਧਿਆਇਆ
ਆਏ ਸੇ ਪਰਵਾਣੁ ॥੬੩॥

جوگُ ن بھگوی کپڑی
جوگُ ن مَیلے ویسِ --

ਜੋਗੁ ਨ ਭਗਵੀ ਕਪੜੀ
ਜੋਗੁ ਨ ਮੈਲੇ ਵੇਸਿ ॥

نانک گھرِ بَیٹھیا جوگُ پائِئےَ
ستِگُر کے اُپدیسِ --64--

ਨਾਨਕ ਘਰਿ ਬੈਠਿਆ ਜੋਗੁ ਪਾਈਐ
ਸਤਿਗੁਰ ਕੈ ਉਪਦੇਸਿ ॥੬੪॥

چارے کُنّڈا جے بھوہِ
بید پڑہِ جُگ چارِ --

ਚਾਰੇ ਕੁੰਡਾ ਜੇ ਭਵਹਿ
ਬੇਦ ਪੜਹਿ ਜੁਗ ਚਾਰਿ ॥

نانک ساچا بھیٹے ہرِ منِ وسے پاوہِ موکھ دُیار --65--	ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥
نانک ہُکمُ[1] ورتےَ کھسم[2] کا مت بھوی پھرہِ چل چِت -- | [1]حُکم- [2]خصم-	ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥
منمُکھ س ءُ کرِ دوستی سُکھ کِ پُچھِہ مِت --	ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
گُرمُکھ س ءُ کرِ دوستی ستِگُر س ءُ لاءِ چِتُ --	ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
جنّمنڑ مرنڑ کا مُول کٹیئے تاں سُکھُ ہووی مِت --66--	ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥
بھُلیا آپ سمجھائِسی جا ک ءُ ندرِ کرے --	ਭੁਲਿਆ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥
نانک ندری باہری کرنڑ پلاہ کرے --67--	ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥
سلوک مہلا[1] 4 | [1]محلا-	ਸਲੋਕ ਮਹਲਾ ੪
ੴ ستِگُر پرسادِ --	ੴ ਸਤਿਗੁਰ ਪ੍ਰਸਾਦਿ ॥
وڈبھاگیا سوہاگنٖی جنّھا گُرمُکھ مِلیا ہر راءِ --	ਵਡਭਾਗੀਆ ਸੋਹਾਗਣੀ ਜਿਨ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥

انتر جوتِ پرگاسِیا نانک نامِ سماۓ --1--	----	ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥
واہُ واہُ ستگُرُ پُرکھُ ہے جِنِ سچُ جاتا سوۓ --	----	ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
جِتُ مِلِۓ تِکھ اُترے تنُ من سِیتلُ ہوۓ --	----	ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
واہُ واہُ ستگُرُ ستِ پُرکھُ ہے جِس نوٗ سمتُ سبھ کوۓ --	----	ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
واہُ واہُ ستگُرُ نِرویَرُ ہے جِسُ نِنّدا اُستتِ تُلِ ہوۓ --	----	ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
واہُ واہُ ستگُرُ سُجانڑُ ہے جِسُ انترِ برہمُ وِیچارُ --	----	ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
واہُ واہُ ستگُرُ نِرنّکارُ ہے جِسُ انتُ ن پاراوارُ --	----	ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
واہُ واہُ ستگُرُو ہے جِ سچُ دِرڑاۓ سوۓ --	----	ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
نانک ستگُر واہُ واہُ جِس تے نامُ پراپتِ ہوۓ --2--	----	ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥

ہر پربھ سچا سوہلا گرمکھ نامُ گووِنّد --	----	ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
اندِنُ نامُ سلاہنٹا[1] ہرِ جپیا منِ آننّدُ -- | [1]سلاحنٹا-	----	ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
وڈبھاگی ہرِ پائِیا پُورن پرماننّدُ --	----	ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥
جن نانک نامُ سلاہِیا[1] بہُڑِ ن منِ تنِ بھنّگُ --3-- | [1]سلاحِیا-	----	ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥
مُونّ پِریِیا سءُ نیہُ کِءُ سجنٹ مِلہِپیارِیا --	----	ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥
ہءُ ڈھوڈھیدی تِن سجنٹ سچِ سوارِیا --	----	ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥
ستگُرُ میڈا مِتُ ہے جے ملےَ ت اِہُ منُ وارِیا --	----	ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥
دیندا مُونّ پِرُ دس ہرِ سجنٹُ سِرجنٹہارِیا --	----	ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥
نانک ہءُ پِرُ بھالی آپنٹا ستگُر نالِ دِکھالِیا --4--	----	ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥

ہءُ کھڑی نِہالی پنّدھُ مَتُ مُونّ سجنُّ آوے ۔۔	----	ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
کو آنِ مِلاوے اجُ مے پِرُ میلِ مِلاوے ۔۔	----	ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥
ہءُ جیءُ کری تِس وِٹءُ چءُ کھنّنیۓ جو مے پِری دِکھاوے ۔۔	----	ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥
نانک ہرِ ہوءِ دئِیالُ تاں گرُ پُورا میلاوے ۔۔5۔۔	Page# [1422]	ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥
انّترِ جورُ[1] ہئُمے تنِ مائِیا کُوڑی آوے جاءِ ۔۔ | [1]زورُ۔	----	ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥
ستِگر کا پھُرمائِیا[1] منّنِ ن سکی دُترُ ترِیا ن جاءِ ۔۔ | [1]فُرمائِیا۔	----	ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥
ندرِ کرے جِسُ آپنْی سو چلے ستِگر بھاءِ ۔۔	----	ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥
ستِگر کا درسنُ سپھلُ ہے جو اِچھے سو پھلُ پاءِ ۔۔	----	ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥
جِنی ستِگرُ منّنِیا ہءُ تِن کے لاگءُ پاءِ ۔۔	----	ਜਿਨੀ ਸਤਿਗੁਰੁ ਮੰਨਿਆ ਹਉ ਤਿਨ ਕੇ ਲਾਗਉ ਪਾਇ ॥

نانکُ تا کا داسُ ہےَ جِ اندِنُ رہےَ لِو لاءِ --6--	----	ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥
جِنا پِری پِیارُ بِنُ درسن کِءُ ترِّپتیئَ --	----	ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥
نانکُ ملے سُبھاءِ گُرمُکھِ اِہُ منُ رہسیئَ --7--	----	ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥
جِنا پِری پِیارُ کِءُ جِیونِ پِر باہرے --	----	ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥
جاں سہُ دیکھنِ آپݨا نانکُ تھِیونِ بھی ہرے --8--	----	ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥
جِنا گُرمُکھِ اندّرِ نیہُ تےَ پرِّیتم سچےَ لائِیا --	----	ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥
راتی اتےَ ڈیہُ نانکُ پرِّیمِ سمائِیا --9--	----	ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥
گُرمُکھِ سچی آسکی[1] جِتُ پرِّیتمُ سچا پائیئَ -- | [1]آشقی-	----	ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥
اندِنُ رہہِ انندِّ نانکُ سہجِ سمائیئَ --10--	----	ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥

سچا پّریم پِیارُ گُر پُورے تے پائیٔے --	----	ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥
کبہُو ن ہووے بھنّگُ نانکُ ہرِ گُنڑ گائیٔے --11--	----	ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥
جِنّہا انّدرِ سچا نیہُ کِءُ جیونہِ پِری وِہُونِیا --	----	ਜਿਨ੍ਹਾ ਅੰਦਰਿ ਸਚਾ ਨੇਹੁ ਕਿਉ ਜੀਵਨ੍ਹਿ ਪਿਰੀ ਵਿਹੂਣਿਆ ॥
گُرمُکھِ میلے آپِ نانکُ چِری وِچھُنّنِیا --12--	----	ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥
جِن کءُ پّریم پِیارُ تءُ آپے لائِیا کرمُ کرِ --	----	ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥
نانکُ لیہُ مِلاءِ مےَ جاچِک دِجےَ نامُ ہرِ --13--	----	ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥
گُرمُکھِ ہسےَ گُرمُکھِ رووےَ --	----	ਗੁਰਮੁਖਿ ਹਸੈ ਗੁਰਮੁਖਿ ਰੋਵੈ ॥
جِ گُرمُکھِ کرے سائی بھگتِ ہووےَ --	----	ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥
گُرمُکھِ ہووےَ سُ کرے وِیچارُ --	----	ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥
گُرمُکھِ نانکُ پاوےَ پارُ --14--	----	ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥
جِنا انّدرِ نامُ نِدھانُ ہےَ گُربانڑی وِیچارِ --	----	ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥

تِن کے مُکھ سد اُجلے
تِتُ سچے دربارِ ۔۔

ਤਿਨ ਕੇ ਮੁਖ ਸਦ ਉਜਲੇ
ਤਿਤੁ ਸਚੈ ਦਰਬਾਰਿ ॥

تِن بہدِیا اُٹھدِیا کدے ن وِسرے
جِ آپِ بکھسے[1] کرتارِ ۔۔ | [1] بخشے۔

ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ
ਜਿ ਆਪਿ ਬਖਸੇ ਕਰਤਾਰਿ ॥

نانک گُرمُکھِ ملے ن وِچھُڑہِ
جِ میلے سِرجنٹھارِ ۔۔15۔۔

ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ
ਜਿ ਮੇਲੇ ਸਿਰਜਣਹਾਰਿ ॥੧੫॥

گُرپِیراں کی چاکری
مہاں کرڑی سُکھ سارُ ۔۔

ਗੁਰ ਪੀਰਾਂ ਕੀ ਚਾਕਰੀ
ਮਹਾਂ ਕਰੜੀ ਸੁਖ ਸਾਰੁ ॥

ندرِ کرے جِسُ آپنٹی
تِسُ لائے ہیت پِیارُ ۔۔

ਨਦਰਿ ਕਰੇ ਜਿਸੁ ਆਪਣੀ
ਤਿਸੁ ਲਾਏ ਹੇਤ ਪਿਆਰੁ ॥

ستِگُر کی سیوے لگِیا
بھئُجلُ ترے سنّسارُ ۔۔

ਸਤਿਗੁਰ ਕੀ ਸੇਵੈ ਲਗਿਆ
ਭਉਜਲੁ ਤਰੈ ਸੰਸਾਰੁ ॥

من چِنّدِیا پھلُ پائِسی
انّترِ بِبیک بیچارُ ۔۔

ਮਨ ਚਿੰਦਿਆ ਫਲੁ ਪਾਇਸੀ
ਅੰਤਰਿ ਬਿਬੇਕ ਬੀਚਾਰੁ ॥

نانک ستِگُرِ ملِئے پّربھُ پائیئے
سبھُ دُوکھ نِوارنٹہارُ ۔۔16۔۔

ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ
ਸਭੁ ਦੂਖ ਨਿਵਾਰਣਹਾਰੁ ॥੧੬॥

منمُکھ سیوا جو کرے
دُوجے بھاءِ چِتُ لاءِ ۔۔

ਮਨਮੁਖ ਸੇਵਾ ਜੋ ਕਰੇ
ਦੂਜੈ ਭਾਇ ਚਿਤੁ ਲਾਇ ॥

پُتُ کلتُ کُٹنّبُ ہےَ مائِیا موہُ ودھاءِ ــ	----	ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥
درگہِ لیکھا منّگیئےَ کوئی انّتِ ن سکی چھڈاءِ ــ	----	ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥
بِنُ ناوےَ سبھُ دُکھُ ہےَ دُکھدائی موہ ماءِ ــ	----	ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥
نانکُ گُرمُکھِ ندری آئِیا موہ مائِیا وِچھُڑِ سبھ جاءِ ــ17ــ	Page# [1423]	ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥
گُرمُکھِ ہُکمُ[1] منّنے سہ کیرا ہُکمے[2] ہی سُکھُ پاۓ ــ | [1]حُکمُ۔ [2]حُکمے۔	----	ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥
ہُکمو[1] سیوے ہُکمُ[2] ارادھے ہُکمے[3] سمےَ سماۓ ــ | [1]حُکمو۔ [2]حُکمُ۔ [3]حُکمے۔	----	ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥
ہُکمُ[1] ورتُ نیمُ سُچ سنّجمُ من چنّدِیا پھلُ پاۓ ــ | [1]حُکمُ۔	----	ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥
سدا سُہاگنِ جِ ہُکمےَ[1] بُجھےَ ستِگُرُ سیوےَ لِو لاۓ ــ | [1]حُکمےَ۔	----	ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥
نانکُ کرِپا کرے جِن اُوپرِ تِنا ہُکمے[1] لۓ مِلاۓ ــ18ــ | [1]حُکمے۔	----	ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥

منمُکھِ ہُکمُ[1] ن بُجھے بپڑی نِت ہئُمےَ کرم کماءِ -- | حُکمُ[1]-	----	ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥
ورت نیمُ سُچ سنّجمُ پُوجا پاکھنّڈِ بھرمُ ن جاءِ --	----	ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥
انترہُ کُسُدھُ مائِیا موہِ بیدھے جِءُ ہستی چھارُ اُڈاۓ --	----	ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥
جِنِ اُپاۓ تِسےَ ن چیتہِ بِنُ چیتے کِءُ سُکھُ پاۓ --	----	ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥
نانک پرپنّچُ کیِیا دھُرِ کرتےَ پُوربِ لِکھِیا کماۓ --19--	----	ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥
گُرمُکھِ پرتیِتِ بھئی منُ مانِیا اندِنُ سیوا کرت سماءِ --	----	ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥
انترِ ستِگُرُ گُرُو سبھ پُوجے ستِگُر کا درسُ دیکھےَ سبھ آءِ --	----	ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥
منّنِۓَ ستِگُر پرم بیِچاری جِتُ مِلِۓَ تِسنا بھُکھ سبھ جاءِ --	----	ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥
ہءُ سدا سدا بلِہاری گُر اپُنے جو پ٘ربھُ سچا دےءِ مِلاءِ --	----	ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥

نانک کرمُ پائِیا تِن سچا جو گُر چرنٹی لگے آءِ --20--	----	ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥
جِن پرِییا سءُ نیہُ سے سجݨ مےَ نالِ --	----	ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥
انترِ باہرِ ہءُ پھراں بھی ہِردے رکھا سمالِ --21--	----	ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥
جِنا اِک منِ اِک چِتِ دھیائِیا ستِگُر سءُ چِتُ لاءِ --	----	ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥
تِن کی دُکھ بھُکھ ہئُمےَ وڈا روگُ گئِیا نِردوکھ بھئے لِو لاءِ --	----	ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥
گُݨ گاوہِ گُݨ اُچرہِ گُݨ مہِ سوے سماءِ --	----	ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥
نانک گُر پُورے تے پائِیا سہجِ مِلِیا پربھُ آءِ --22--	----	ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥
منمُکھِ مائِیا موہُ ہے نامِ ن لگےَ پیارُ --	----	ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥
کُوڑُ کماوے کُوڑُ سنگھرے کُوڑِ کرے آہارُ --	----	ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥

بِکھُ مائِیا دھنُ سنّچِ مرہِ
انّتِ ہوءِ سبھُ چھارُ ۔۔

ਬਿਖੁ ਮਾਇਆ ਧਨੁ ਸੰਚਿ ਮਰਹਿ
ਅੰਤਿ ਹੋਇ ਸਭੁ ਛਾਰੁ ॥

کرم دھرم سُچِ سنّجمُ کرہِ
انّترِ لوبھُ وِکار ۔۔

ਕਰਮ ਧਰਮ ਸੁਚਿ ਸੰਜਮੁ ਕਰਹਿ
ਅੰਤਰਿ ਲੋਭੁ ਵਿਕਾਰ ॥

نانک منمُکھِ جِ کماوے سُ تھاءِ ن پوے
درگہ ہوءِ کھُیارُ[1] ۔۔23۔۔ | [1]خُیارُ۔

ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ
ਦਰਗਹ ਹੋਇ ਖੁਆਰੁ ॥੨੩॥

سبھنا راگاں وِچِ سو بھلا بھائی
جِتُ وسِیا منِ آءِ ۔۔

ਸਭਨਾ ਰਾਗਾਂ ਵਿਚਿ ਸੋ ਭਲਾ ਭਾਈ
ਜਿਤੁ ਵਸਿਆ ਮਨਿ ਆਇ ॥

راگُ نادُ سبھُ سچُ ہے
کِیمتِ[1] کہی ن جاءِ ۔۔ | [1]قیمتِ۔

ਰਾਗੁ ਨਾਦੁ ਸਭੁ ਸਚੁ ਹੈ
ਕੀਮਤਿ ਕਹੀ ਨ ਜਾਇ ॥

راگے نادے باہرا
اِنی ہُکمُ[1] ن بُوجھِیا جاءِ ۔۔ | [1]حُکمُ۔

ਰਾਗੈ ਨਾਦੈ ਬਾਹਰਾ
ਇਨੀ ਹੁਕਮੁ ਨ ਬੂਝਿਆ ਜਾਇ ॥

نانک ہُکمے[1] بُوجھے تِنا راسِ ہوءِ
ستِگُر تے سوجھی پاءِ ۔۔ | [1]حُکمے۔

ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ
ਸਤਿਗੁਰ ਤੇ ਸੋਝੀ ਪਾਇ ॥

سبھُ کِچھُ تِس تے ہوئِیا
جِءُ تسے دی رجاءِ[1] ۔۔24۔۔ | [1]رضاءِ۔

ਸਭੁ ਕਿਛੁ ਤਿਸ ਤੇ ਹੋਇਆ
ਜਿਉ ਤਿਸੈ ਦੀ ਰਜਾਇ ॥੨੪॥

ستِگُر وِچِ انمّرِت نامُ ہے
انمّرِتُ کہے کہاءِ ۔۔

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ
ਅੰਮ੍ਰਿਤੁ ਕਹੈ ਕਹਾਇ ॥

ਗੁਰਮਤੀ ਨਾਮੁ ਨਿਰਮਲੋੁ	Page#	گُرمتی نامُ نِرملوٗ[1]
ਨਿਰਮਲ ਨਾਮੁ ਧਿਆਇ ॥	[1424]	نِرمل نامُ دھِیاءِ -- | [1]نِرملوٗ-
ਅੰਮ੍ਰਿਤ ਬਾਣੀ ਤਤੁ ਹੈ	----	انّمرِت بانْڑی تتُ ہےَ
ਗੁਰਮੁਖਿ ਵਸੈ ਮਨਿ ਆਇ ॥		گُرمُکھِ وسےَ منِ آءِ --
ਹਿਰਦੈ ਕਮਲੁ ਪਰਗਾਸਿਆ	----	ہِردےَ کملُ پرگاسِیا
ਜੋਤੀ ਜੋਤਿ ਮਿਲਾਇ ॥		جوتی جوتِ مِلاءِ --
ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ	----	نانک ستِگُرُ تِن کءُ میلِئونُ
ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥		جِن دھُرِ مستکِ بھاگُ لِکھاءِ --25--
ਅੰਦਰਿ ਤਿਸਨਾ ਅਗਿ ਹੈ	----	انّدرِ تِسنا اگِ ہےَ
ਮਨਮੁਖ ਭੁਖ ਨ ਜਾਇ ॥		منمُکھ بھُکھ ن جاءِ --
ਮੋਹੁ ਕੁਟੰਬੁ ਸਭੁ ਕੂੜੁ ਹੈ	----	موہُ کُٹنّبُ سبھُ کوڑُ ہےَ
ਕੂੜਿ ਰਹਿਆ ਲਪਟਾਇ ॥		کوڑِ رہِیا لپٹاءِ --
ਅਨਦਿਨੁ ਚਿੰਤਾ ਚਿੰਤਵੈ	----	اندِنُ چِنّتا چِنّتوےَ
ਚਿੰਤਾ ਬਧਾ ਜਾਇ ॥		چِنّتا بدھا جاءِ --
ਜੰਮਣੁ ਮਰਣੁ ਨ ਚੁਕਈ	----	جنّمنْڑُ مرنْڑُ ن چُکئی
ਹਉਮੈ ਕਰਮ ਕਮਾਇ ॥		ہئُمےَ کرم کماءِ --
ਗੁਰ ਸਰਣਾਈ ਉਬਰੈ	----	گُر سرنْڑائی اُبرےَ
ਨਾਨਕ ਲਏ ਛਡਾਇ ॥੨੬॥		نانک لۓ چھڈاءِ --26--

ستِگُر پُرکھُ ہرِ دھِیائِدا
ستسنّگتِ ستِگُر بھاءِ --

ਸਤਿਗੁਰ ਪੁਰਖੁ ਹਰਿ ਧਿਆਇਦਾ
ਸਤਸੰਗਤਿ ਸਤਿਗੁਰ ਭਾਇ ॥

ستسنّگتِ ستِگُر سیودے
ہرِ میلے گُرُ میلاءِ --

ਸਤਸੰਗਤਿ ਸਤਿਗੁਰ ਸੇਵਦੇ
ਹਰਿ ਮੇਲੇ ਗੁਰੁ ਮੇਲਾਇ ॥

ایہُ بھئُجلُ جگتُ سنّسارُ ہےَ
گُرُ بوہِتھُ نامِ تراءِ --

ਏਹੁ ਭਉਜਲੁ ਜਗਤੁ ਸੰਸਾਰੁ ਹੈ
ਗੁਰੁ ਬੋਹਿਥੁ ਨਾਮਿ ਤਰਾਇ ॥

گُرسِکھی بھاݨا منّنِیا
گُرُ پوُرا پارِ لنّگھاءِ --

ਗੁਰਸਿਖੀ ਭਾਣਾ ਮੰਨਿਆ
ਗੁਰੁ ਪੂਰਾ ਪਾਰਿ ਲੰਘਾਇ ॥

گُرسِکھاں کی ہرِ دھوُڑِ دیہِ
ہم پاپی بھی گتِ پاںہِ --

ਗੁਰਸਿਖਾਂ ਕੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ ॥

دھُرِ مستکِ ہرِ پ٘ربھ لِکھِیا
گُر نانک مِلِیا آءِ --

ਧੁਰਿ ਮਸਤਕਿ ਹਰਿ ਪ੍ਰਭ ਲਿਖਿਆ
ਗੁਰ ਨਾਨਕ ਮਿਲਿਆ ਆਇ ॥

جمکنّکر مارِ بِدارِئنُ
ہرِ درگہ لئے چھڈاءِ --

ਜਮਕੰਕਰ ਮਾਰਿ ਬਿਦਾਰਿਅਨੁ
ਹਰਿ ਦਰਗਹ ਲਏ ਛਡਾਇ ॥

گُرسِکھا نو ساباسِ ہےَ
ہرِ تُٹھا میلِ مِلاءِ --27--

ਗੁਰਸਿਖਾ ਨੋ ਸਾਬਾਸਿ ਹੈ
ਹਰਿ ਤੁਠਾ ਮੇਲਿ ਮਿਲਾਇ ॥੨੭॥

گُرِ پوُرےَ ہرِ نامُ دِڑائِیا
جِنِ وِچہُ بھرمُ چُکائِیا --

ਗੁਰਿ ਪੂਰੈ ਹਰਿ ਨਾਮੁ ਦਿੜਾਇਆ
ਜਿਨਿ ਵਿਚਹੁ ਭਰਮੁ ਚੁਕਾਇਆ ॥

رام نامُ ہرِ کیِرتِ گاءِ
کرِ چانݨُ مگُ دیکھائِیا ۔۔

ਰਾਮ ਨਾਮੁ ਹਰਿ ਕੀਰਤਿ ਗਾਇ
ਕਰਿ ਚਾਨਣੁ ਮਗੁ ਦੇਖਾਇਆ ॥

ہئُمےَ مارِ ایکُ لِو لاگی
انّترِ نامُ وسائِیا ۔۔

ਹਉਮੈ ਮਾਰਿ ਏਕ ਲਿਵ ਲਾਗੀ
ਅੰਤਰਿ ਨਾਮੁ ਵਸਾਇਆ ॥

گُرمتی جمُ جوہِ ن سکےَ
سچےَ ناءِ سمائِیا ۔۔

ਗੁਰਮਤੀ ਜਮੁ ਜੋਹਿ ਨ ਸਕੈ
ਸਚੈ ਨਾਇ ਸਮਾਇਆ ॥

سبھُ آپے آپِ ورتےَ کرتا
جو بھاوےَ سو ناءِ لائِیا ۔۔

ਸਭੁ ਆਪੇ ਆਪਿ ਵਰਤੈ ਕਰਤਾ
ਜੋ ਭਾਵੈ ਸੋ ਨਾਇ ਲਾਇਆ ॥

جن نانکُ ناءُ لۓ تاں جیِوےَ
بِنُ ناوےَ کھِنُ مرِ جائِیا ۔۔28۔۔

ਜਨ ਨਾਨਕੁ ਨਾਉ ਲਏ ਤਾਂ ਜੀਵੈ
ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥

من انّترِ ہئُمےَ روگُ
بھّرمِ بھوُلے ہئُمےَ ساکت دُرجنا ۔۔

ਮਨ ਅੰਤਰਿ ਹਉਮੈ ਰੋਗੁ
ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥

نانک روگُ گواءِ
مِلِ ستِگُر سادھوُ سجݨا ۔۔29۔۔

ਨਾਨਕ ਰੋਗੁ ਗਵਾਇ
ਮਿਲਿ ਸਤਿਗੁਰ ਸਾਧੂ ਸਜਣਾ ॥੨੯॥

گُرمتی ہرِ ہرِ بولے ۔۔

ਗੁਰਮਤੀ ਹਰਿ ਹਰਿ ਬੋਲੇ ॥

ہرِ پ٘ریمِ کسائی دِنسُ راتِ
ہرِ رتی ہرِ رنّگِ چولے ۔۔

ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ
ਹਰਿ ਰਤੀ ਹਰਿ ਰੰਗਿ ਚੋਲੇ ॥

ہرِ جیَسا پُرکھُ ن لبھئی
سبھُ دیکھِیا جگتُ مےَ ٹولے ۔۔

ਹਰਿ ਜੈਸਾ ਪੁਰਖੁ ਨ ਲਭਈ
ਸਭੁ ਦੇਖਿਆ ਜਗਤੁ ਮੈ ਟੋਲੇ ॥

گُر ستِگُرِ نامُ دِڑائِیا مَنُ انت ن کاہُو ڈولے --	----	ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
جن نانکُ ہرِ کا داسُ ہے گُر ستِگُر کے گُل گولے --30--	----	ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
سلوک مہلا[1] 5 | [1]مُحلا	----	ਸਲੋਕ ਮਹਲਾ ੫
ੴ ستِگُر پرسادِ --	Page# [1425]	ੴ ਸਤਿਗੁਰ ਪ੍ਰਸਾਦਿ ॥
رتے سیئی جِ مُکھُ ن موڑنّنِہ جِنّہی سِجاتا سائی --	----	ਰਤੇ ਸੇਈ ਜਿ ਮੁਖੁ ਨ ਮੋੜੰਨਿ੍ ਜਿਨ੍ੀ ਸਿਞਾਤਾ ਸਾਈ ॥
جھڑِ جھڑِ پودے کچے برہی جِنّہا کارِ ن آئی --1--	----	ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਾ ਕਾਰਿ ਨ ਆਈ ॥੧॥
دھنی وِہُونا پاٹ پٹنّبر بھاہی سیتی جالے --	----	ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
دھُوڑی وِچِ لُڈنّدڑی سوہاں نانک تے سہ نالے --2--	----	ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥
گُر کے سبدِ ارادھیۓ نامِ رنگِ بیراگُ --	----	ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
جیتے پنچ بیرائِیا نانک سپھل مارُو اِہُ راگُ --3--	----	ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥

جاں مُونّ اِکُ ت لکھ تءُ جتی
پِنڑئے دِرِ کِتڑے --
---- ਜਾਂ ਮੂੰ ਇਕੁ ਤ ਲਖ ਤਉ ਜਿਤੀ
ਪਿਨਣੇ ਦਰਿ ਕਿਤੜੇ ॥

بامنُ بِرتھا گِئِئو جنمّ
جِنِ کِیتو سو وِسرے --4--
---- ਬਾਮਣੁ ਬਿਰਥਾ ਗਇਓ ਜਨੰਮੁ
ਜਿਨਿ ਕੀਤੋ ਸੋ ਵਿਸਰੇ ॥੪॥

سورٹھِ سو رسُ پیجیٔ
کبہُو ن پھیکا ہوءِ --
---- ਸੋਰਠਿ ਸੋ ਰਸੁ ਪੀਜੀਐ
ਕਬਹੂ ਨ ਫੀਕਾ ਹੋਇ ॥

نانک رام نام گُن گائِئہِ
درگہ نِرمل سوءِ --5--
---- ਨਾਨਕ ਰਾਮ ਨਾਮ ਗੁਨ ਗਾਈਅਹਿ
ਦਰਗਹ ਨਿਰਮਲ ਸੋਇ ॥੫॥

جو پرّبھِ رکھے آپِ
تِن کوءِ ن مارئی --
---- ਜੋ ਪ੍ਰਭਿ ਰਖੇ ਆਪਿ
ਤਿਨ ਕੋਇ ਨ ਮਾਰਈ ॥

انّدرِ نامُ نِدھانُ
سدا گُنڑ سارئی --
---- ਅੰਦਰਿ ਨਾਮੁ ਨਿਧਾਨੁ
ਸਦਾ ਗੁਣ ਸਾਰਈ ॥

ایکا ٹیک اگمّ
منِ تنِ پرّبھُ دھارئی --
---- ਏਕਾ ਟੇਕ ਅਗੰਮ
ਮਨਿ ਤਨਿ ਪ੍ਰਭੁ ਧਾਰਈ ॥

لگا رنّگُ اپارُ
کو ن اُتارئی --
---- ਲਗਾ ਰੰਗੁ ਅਪਾਰੁ
ਕੋ ਨ ਉਤਾਰਈ ॥

گُرمُکھِ ہرِ گُنڑ گاءِ
سہجِ سُکھ سارئی --
---- ਗੁਰਮੁਖਿ ਹਰਿ ਗੁਣ ਗਾਇ
ਸਹਜਿ ਸੁਖ ਸਾਰਈ ॥

نانک نامُ نِدھانُ رِدے اُرِ ہارئی --6--	----	ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥
کرے سُ چنّگا مانِ دُیی گنْت لاہِ --	----	ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥
اپنْی ندرِ نِہالِ آپے لَیہُ لاءِ --	----	ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥
جن دیہُ متی اُپدیسُ وِچہُ بھرمُ جاءِ --	----	ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥
جو دھُرِ لِکھیا لیکھُ سوئی سبھ کماءِ --	----	ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥
سبھُ کِچھُ تِس دے وسِ دُوجی ناہِ جاءِ --	----	ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
نانک سُکھ اند بھئے پّربھ کی مَنِّ رجاءِ[1] --7-- | [1]رضاءِ	----	ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥
گُرُ پُورا جِن سِمرِیا سیئی بھئے نِہال --	----	ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
نانک نامُ ارادھنْا کارجُ آوے راسِ --8--	----	ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥

پاپی کرم کماودے کردے ہاۓ ہاءِ --	----	ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥
نانک جِءُ متھنِ مادھانڑیا تِءُ متھے دھرم راءِ --9--	----	ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥
نامُ دھِیائِنِ ساجنا جنم پدارتھُ جِیتِ --	----	ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥
نانک دھرم اَیسے چوہِ کِیتو بھون پُنیت --10--	----	ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥
کُھبھڑی کُتھاءِ مِٹھی گلنِ کُمنّترِیا --	----	ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥
نانک سیئی اُبرے جِنا بھاگُ متھاہِ --11--	----	ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥
سُتڑے سُکھی سونّنِہِ جو رتے سہ آپنڑے --	----	ਸੁਤੜੇ ਸੁਖੀ ਸਵੰਨ੍ਹਿ ਜੋ ਰਤੇ ਸਹ ਆਪਣੈ ॥
پرؔیم وِچھوہا دھنڑی س ءُ اٹھے پہر لونّنِہِ --12--	----	ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹਿ ॥੧੨॥
سُتڑے اسنکھ مائیا جھوٹھی کارنڑے --	----	ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥
نانک سے جا گنّنِہِ جِ رسنا نامُ اُچارنڑے --13--	----	ਨਾਨਕ ਸੇ ਜਾਗੰਨ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥

مِرگ تِسناپیکھِ بھُلنٹے وُٹھے نگر گندھرب --	----	ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
جِنی سچُ ارادھِیا نانک مَنِ تَنِ پھب --14--	----	ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
پتِت اُدھارنٔ پاربرہمُ سمرّتھ پُرکھُ اپارُ --	----	ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਿਥ ਪੁਰਖੁ ਅਪਾਰੁ ॥
جِسہِ اُدھارے نانکا سو سِمرے سِرجنٹہارُ --15--	----	ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
دُوجی چھوڈِ کُواٹڑی اِکس س ءُ چِتُ لاءِ --	Page# [1426]	ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
دُوجے بھاوِیں نانکا وہنِ لُڑّہندڑی جاءِ --16--	----	ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹੰਦੜੀ ਜਾਇ ॥੧੬॥
تِہٹڑے باجار[1] سئُدا کرنِ ونجارِیا -- | [1]بازار-	----	ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
سچُ وکھرُ جِنی لدِیا سے سچڑے پاسار --17--	----	ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
پنّتھا پریم ن جانٹئی بھُولی پھِرے گوارِ --	----	ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
نانک ہرِ بِسراءِ کے پئُدے نرکِ اندھیار --18--	----	ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯਾਰ ॥੧੮॥

Shahmukhi		Gurmukhi
مائِیا منہُ ن وِیسرےَ مانْگےَ دنّماں دنّمِ ۔۔	----	ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
سو پّربھُ چِتِ ن آوئی نانک نہی کرنّمِ ۔۔19۔۔	----	ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
تِچرُ مُولِ ن تھُڑِینْدو جِچرُ آپِ کّرِپالُ ۔۔	----	ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥
سبدُ اکھُٹُ بابا نانکا کھاہِ کھرچِ[1] دھنُ مالُ ۔۔20۔۔ | [1]خرچِ۔	----	ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
کھنّبھ وِکانْدڑے جے لہاں گھِنّنا ساوی تولِ ۔۔	----	ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
تنّنِ جڑائْئی آپنڑےَ لہاں سُ سجنڑُ ٹولِ ۔۔21۔۔	----	ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
سجنڑُ سچا پاتِساہُ[1] سِرِ ساہاں دےَ ساہُ ۔۔ | [1]پاتِشاہُ۔	----	ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
جِسُ پاسِ بہِٹھِیا سوہیئےَ سبھنا دا ویساہُ ۔۔22۔۔	----	ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ ॥੨੨॥
ੴ سِتگُر پّرسادِ ۔۔	----	ੴ ਸਤਿਗੁਰ ਪ੍ਰਸਾਦਿ ॥
سلوک مہلا[1] 9 ۔۔ | [1]محلا۔	----	ਸਲੋਕ ਮਹਲਾ ੯ ॥

گُن گوبِنّد گائِئو نہی جنمُ اکارتھ کِینُ --	-----	ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
کہُ نانک ہرِ بھجُ منا جِہ بِدھِ جل کءُ مِینُ --1--	-----	ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
بِکھِئن سِءُ کاہے رچِئو نِمکھ ن ہوہِ اُداسُ --	-----	ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
کہُ نانک بھجُ ہرِ منا پرےَ ن جم کی پھاس --2--	-----	ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
ترناپو اِءُ ہی گِئِئو لِیئو جرا تنُ جِیتِ --	-----	ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
کہُ نانک بھجُ ہرِ منا ائُدھ جاتُ ہےَ بِیتِ --3--	-----	ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
بِردھِ بھئِئو سُوجھےَ نہی کالُ پہُوچِئو آنِ --	-----	ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
کہُ نانک نر باورے کِءُ ن بھجےَ بھگوانُ --4--	-----	ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
دھنُ دارا سنّپتِ سگل جِنِ اپُنی کرِ مانِ --	-----	ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

اِن مےَ کُچھ سنّگی نہی نانک ساچی جانِ --5--	----	ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
پتِت اُدھارن بھےَ ہرن ہرِ اناتھ کے ناتھ --	----	ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
کہُ نانک تِہ جانیئےَ سدا بست تُم ساتھِ --6--	----	ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥
تنُ دھنُ جِہ تو کءُ دِیئو تاں سِءُ نیہُ ن کِین --	----	ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
کہُ نانک نر باورے اب کِءُ ڈولت دِین --7--	----	ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥
تنُ دھنُ سنّپےَ سُکھ دِیئو ارُ جِہ نیکے دھام --	----	ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
کہُ نانک سُنُ رے منا سِمرت کاہِ ن رامُ --8--	----	ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
سبھ سُکھ داتا رامُ ہےَ دُوسر ناہِن کوءِ --	----	ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
کہُ نانک سُنِ رے منا تِہ سِمرت گتِ ہوءِ --9--	----	ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

جِہ سمرت گتِ پائیۓ
تِہ بھج رے تےَ مِیت --

ਜਿਹ ਸਿਮਰਤ ਗਤਿ ਪਾਈਐ
ਤਿਹ ਭਜੁ ਰੇ ਤੈ ਮੀਤ ॥

کہُ نانک سُنُ رے منا
اَؤدھ گھٹت ہےَ نیت --10--
Page# [1427]
ਕਹੁ ਨਾਨਕ ਸੁਨੁ ਰੇ ਮਨਾ
ਅਉਧ ਘਟਤ ਹੈ ਨੀਤ ॥੧੦॥

پانْچ تت کو تنُ رچِئو
جانہُ چتر سُجان --

ਪਾਂਚ ਤਤ ਕੋ ਤਨੁ ਰਚਿਓ
ਜਾਨਹੁ ਚਤੁਰ ਸੁਜਾਨ ॥

جِہ تے اُپجِئو نانکا
لِین تاہِ مےَ مانُ --11--

ਜਿਹ ਤੇ ਉਪਜਿਓ ਨਾਨਕਾ
ਲੀਨ ਤਾਹਿ ਮੈ ਮਾਨੁ ॥੧੧॥

گھٹ گھٹ مےَ ہرِ جو بسےَ
سنّتن کہِئو پُکارِ --

ਘਟ ਘਟ ਮੈ ਹਰਿ ਜੂ ਬਸੈ
ਸੰਤਨ ਕਹਿਓ ਪੁਕਾਰਿ ॥

کہُ نانک تِہ بھجُ منا
بھءُ نِدھِ اُترہِ پارِ --12--

ਕਹੁ ਨਾਨਕ ਤਿਹ ਭਜੁ ਮਨਾ
ਭਉ ਨਿਧਿ ਉਤਰਹਿ ਪਾਰਿ ॥੧੨॥

سُکھُ دُکھُ جِہ پرسےَ نہی
لوبھُ موہُ ابھِمانُ --

ਸੁਖੁ ਦੁਖੁ ਜਿਹ ਪਰਸੈ ਨਹੀ
ਲੋਭੁ ਮੋਹੁ ਅਭਿਮਾਨੁ ॥

کہُ نانک سُنُ رے منا
سو مُورتِ بھگوان --13--

ਕਹੁ ਨਾਨਕ ਸੁਨੁ ਰੇ ਮਨਾ
ਸੋ ਮੂਰਤਿ ਭਗਵਾਨ ॥੧੩॥

اُستتِ نِنّدیا ناہِ جِہِ
کنّچن لوہ سمانِ --

ਉਸਤਤਿ ਨਿੰਦਿਆ ਨਾਹਿ ਜਿਹਿ
ਕੰਚਨ ਲੋਹ ਸਮਾਨਿ ॥

کہُ نانک سُنِ رے منا مُکتِ تاہِ تےَ جانِ --14--	----	ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥
ہرکھُ سوگُ جا کےَ نہی بَیری مِیت سمانِ --	----	ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥
کہُ نانک سُنِ رے منا مُکتِ تاہِ تےَ جانِ --15--	----	ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥
بھےَ کاہُو کءُ دیت نہِ نہِ بھےَ مانت آن --	----	ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
کہُ نانک سُنِ رے منا گِیانی تاہِ بکھانِ --16--	----	ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
جِہ بِکھِیا سگلی تجی لِیئو بھیکھ بَیراگ --	----	ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥
کہُ نانک سُنُ رے منا تِہ نر ماتھےَ بھاگُ --17--	----	ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥
جِہ مائِیا ممتا تجی سبھ تے بھئِیو اُداسُ --	----	ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥
کہُ نانک سُنُ رے منا تِہ گھٹِ بَرہم نِواسُ --18--	----	ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥

جِہِ پّرانی ہئُمےَ تجی کرتا رامُ پچھانِ ــ	----	ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
کہُ نانک وہُ مُکتِ نرُ اِہ من ساچی مانُ ــ19ــ	----	ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥
بھےَ ناسن دُرمتِ ہرن کلِ مےَ ہرِ کو نامُ ــ	----	ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
نِسِ دِنُ جو نانک بھجےَ سپھل ہوہِ تِہ کام ــ20ــ	----	ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥
جِہبا گُن گوبِنّد بھجہُ کرن سُنہُ ہرِ نامُ ــ	----	ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥
کہُ نانک سُنِ رے منا پرہِ ن جم کےَ دھام ــ21ــ	----	ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥
جو پّرانی ممتا تجےَ لوبھ موہ اہنّکار ــ	----	ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
کہُ نانک آپن ترےَ ائُرن لیت اُدھار ــ22ــ	----	ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥
جِءُ سُپنا ارُ پیکھنا اَیسے جگ کءُ جانِ ــ	----	ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥

اِن مےَ کُچھ ساچو نہی نانک بِنُ بھگوان --23--	----	ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥
نِس دِنُ مائِیا کارنے پّرانی ڈولت نِیت --	----	ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
کوٹن مےَ نانک کوئُو نارائِنُ جِہ چِیتِ --24--	----	ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
جَیسے جل تے بُدبُدا اُپجےَ بنسےَ نِیت --	----	ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
جگ رچنا تَیسے رچی کہُ نانک سُنِ مِیت --25--	----	ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
پّرانی کچھُو ن چیتئی مدِ مائِیا کےَ اندّھُ --	----	ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥
کہُ نانک بِنُ ہرِ بھجن پرت تاہِ جم پھنّدھ --26--	----	ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥
جءُ سُکھ کءُ چاہےَ سدا سرنِ رام کی لیہ --	----	ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
کہُ نانک سُنِ رے منا دُرلبھ مانُکھ دیہ --27--	----	ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥

مائیا کارنِ دھاوہی مُورکھ لوگ اجان --	----	ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
کہُ نانک بِنُ ہرِ بھجن بِرتھا جنمُ سِران --28--	----	ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥
جو پ٘رانی نِس دِنُ بھجے رُوپ رامَ تِہ جانُ --	----	ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ہرِ جن ہرِ انّترُ نہی نانک ساچی مانُ --29--	----	ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥
منُ مائیا مےَ پھدھِ رہِئو بِسرِئو گوبِنّد نامُ --	Page# [1428]	ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥
کہُ نانک بِنُ ہرِ بھجن جیِون کئُنے کام --30--	----	ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥
پ٘رانی رامُ ن چیتئی مدِ مائیا کےَ انّدھُ --	----	ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥
کہُ نانک ہرِ بھجن بِنُ پرت تاہِ جم پھنّدھ --31--	----	ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥
سُکھ مےَ بہُ سنّگی بھئے دُکھ مےَ سنّگِ ن کوءِ --	----	ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥

ਕਹੁ ਨਾਨਕ ਹਰਿ ਭਜੁ ਮਨਾ
ਅੰਤਿ ਸਹਾਈ ਹੋਇ ॥੩੨॥

کۂ نانک ہرِ بھجُ منا
انتِ سہائی ہوءِ --32--

ਜਨਮ ਜਨਮ ਭਰਮਤ ਫਿਰਿਓ
ਮਿਟਿਓ ਨ ਜਮ ਕੋ ਤ੍ਰਾਸੁ ॥

جنم جنم بھرمت پھرِئو
مِٹِئو ن جم کو ترّاسُ --

ਕਹੁ ਨਾਨਕ ਹਰਿ ਭਜੁ ਮਨਾ
ਨਿਰਭੈ ਪਾਵਹਿ ਬਾਸੁ ॥੩੩॥

کۂ نانک ہرِ بھجُ منا
نِربھےَ پاوہِ باسُ --33--

ਜਤਨ ਬਹੁਤੁ ਮੈ ਕਰਿ ਰਹਿਓ
ਮਿਟਿਓ ਨ ਮਨ ਕੋ ਮਾਨੁ ॥

جتن بہُتُ مےَ کرِ رہِئو
مِٹِئو ن من کو مانُ --

ਦੁਰਮਤਿ ਸਿਉ ਨਾਨਕ ਫਧਿਓ
ਰਾਖਿ ਲੇਹੁ ਭਗਵਾਨ ॥੩੪॥

دُرمتِ سِءُ نانک پھدھِئو
راکھِ لیہُ بھگوان --34--

ਬਾਲ ਜੁਆਨੀ ਅਰੁ ਬਿਰਧਿ ਫੁਨਿ
ਤੀਨਿ ਅਵਸਥਾ ਜਾਨਿ ॥

بال جُیانی ارُ بِردھِ پھُنِ
تِینِ اوستھا جانِ --

ਕਹੁ ਨਾਨਕ ਹਰਿ ਭਜਨ ਬਿਨੁ
ਬਿਰਥਾ ਸਭ ਹੀ ਮਾਨੁ ॥੩੫॥

کۂ نانک ہرِ بھجن بِنُ
بِرتھا سبھ ہی مانُ --35--

ਕਰਣੋ ਹੁਤੋ ਸੁ ਨਾ ਕੀਓ
ਪਰਿਓ ਲੋਭ ਕੈ ਫੰਧ ॥

کرنؤ ہُتو سُ نا کیئو
پرِئو لوبھ کےَ پھنّدھ --

ਨਾਨਕ ਸਮਿਓ ਰਮਿ ਗਇਓ
ਅਬ ਕਿਉ ਰੋਵਤ ਅੰਧ ॥੩੬॥

نانک سمِئو رمِ گئِئو
اب کِءُ رووت انّدھ --36--

ਮਨੁ ਮਾਇਆ ਮੈ ਰਮਿ ਰਹਿਓ
ਨਿਕਸਤ ਨਾਹਿਨ ਮੀਤ ॥

مَنُ مائِیا مےَ رَمِ رہِئو
نِکست ناہِن مِیت ۔۔

ਨਾਨਕ ਮੂਰਤਿ ਚਿਤ੍ਰ ਜਿਉ
ਛਾਡਿਤ ਨਾਹਿਨ ਭੀਤਿ ॥੩੭॥

نانکُ مُورتِ چِتّرجِءُ
چھاڈِت ناہِن بھِیتِ ۔۔37۔۔

ਨਰ ਚਾਹਤ ਕਛੁ ਅਉਰ
ਅਉਰੈ ਕੀ ਅਉਰੈ ਭਈ ॥

نر چاہت کچھُ ائُر
ائُرےَ کی ائُرےَ بھئی ۔۔

ਚਿਤਵਤ ਰਹਿਓ ਠਗਉਰ
ਨਾਨਕ ਫਾਸੀ ਗਲਿ ਪਰੀ ॥੩੮॥

چِتوت رہِئو ٹھگئُر
نانکُ پھاسی گلِ پری ۔۔38۔۔

ਜਤਨ ਬਹੁਤ ਸੁਖ ਕੇ ਕੀਏ
ਦੁਖ ਕੋ ਕੀਓ ਨ ਕੋਇ ॥

جتن بہُت سُکھ کے کیِئے
دُکھ کو کیِئو ن کوءِ ۔۔

ਕਹੁ ਨਾਨਕ ਸੁਨਿ ਰੇ ਮਨਾ
ਹਰਿ ਭਾਵੈ ਸੋ ਹੋਇ ॥੩੯॥

کہُ نانکُ سُنِ رے منا
ہرِ بھاوےَ سو ہوءِ ۔۔39۔۔

ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ ॥

جگتُ بھِکھاری پھِرتُ ہےَ
سبھ کو داتا رامُ ۔۔

ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ ॥੪੦॥

کہُ نانکُ من سِمرُتِہ
پُورن ہووہِ کام ۔۔40۔۔

ਝੂਠੈ ਮਾਨੁ ਕਹਾ ਕਰੈ
ਜਗੁ ਸੁਪਨੇ ਜਿਉ ਜਾਨੁ ॥

جھُوٹھےَ مانُ کہا کرےَ
جگُ سُپنے جِءُ جانُ ۔۔

ਇਨ ਮੈ ਕਛੁ ਤੇਰੋ ਨਹੀ
ਨਾਨਕ ਕਹਿਓ ਬਖਾਨਿ ॥੪੧॥

اِن مےَ کچھُ تیروٗ نہی
نانک کہِئو بکھانِ --41--

ਗਰਬੁ ਕਰਤੁ ਹੈ ਦੇਹ ਕੋ
ਬਿਨਸੈ ਛਿਨ ਮੈ ਮੀਤ ॥

گربُ کرتُ ہےَ دیہ کوٗ
بنسےَ چھِن مےَ مِیت --

ਜਿਹਿ ਪ੍ਰਾਨੀ ਹਰਿ ਜਸੁ ਕਹਿਓ
ਨਾਨਕ ਤਿਹਿ ਜਗੁ ਜੀਤਿ ॥੪੨॥

جِہ پّرانی ہرِ جسُ کہِئو
نانک تِہِ جگُ جِیتِ --42--

ਜਿਹ ਘਟਿ ਸਿਮਰਨੁ ਰਾਮ ਕੋ
ਸੋ ਨਰੁ ਮੁਕਤਾ ਜਾਨੁ ॥

جِہ گھٹِ سِمرنُ رام کوٗ
سوٗ نرُ مُکتا جانُ --

ਤਿਹਿ ਨਰ ਹਰਿ ਅੰਤਰੁ ਨਹੀ
ਨਾਨਕ ਸਾਚੀ ਮਾਨੁ ॥੪੩॥

تِہِ نر ہرِ انّترُ نہی
نانک ساچی مانُ --43--

ਏਕ ਭਗਤਿ ਭਗਵਾਨ
ਜਿਹ ਪ੍ਰਾਨੀ ਕੈ ਨਾਹਿ ਮਨਿ ॥

ایک بھگتِ بھگوان
جِہ پّرانی کےَ ناہِ منِ --

ਜੈਸੇ ਸੂਕਰ ਸੁਆਨ
ਨਾਨਕ ਮਾਨੋ ਤਾਹਿ ਤਨੁ ॥੪੪॥

جَیسے سُوٗکر سُیان
نانک مانوٗ تاہِ تنُ --44--

ਸੁਆਮੀ ਕੋ ਗ੍ਰਿਹੁ ਜਿਉ ਸਦਾ
ਸੁਆਨ ਤਜਤ ਨਹੀ ਨਿਤ ॥

سُیامی کوٗ گّرِہُ جِءُ سدا
سُیان تجت نہی نِت --

ਨਾਨਕ ਇਹ ਬਿਧਿ ਹਰਿ ਭਜਉ
ਇਕ ਮਨਿ 'ਹੁਇ' ਇਕਿ ਚਿਤਿ ॥੪੫॥

نانک اِہ بِدھِ ہرِ بھجءُ
اِک منِ ہُئِ اِکِ چِتِ --45--

تیرتھ برت ارُ دان کرِ
من مےَ دھرے گُمانُ --

ਤੀਰਥ ਬਰਤ ਅਰੁ ਦਾਨ ਕਰਿ
ਮਨ ਮੈ ਧਰੈ ਗੁਮਾਨੁ ॥

نانک نہپھلُ جات تہِ
جِءُ کُنّچر اِسنانُ --46--

ਨਾਨਕ ਨਿਹਫਲੁ ਜਾਤ ਤਿਹ
ਜਿਉ ਕੁੰਚਰ ਇਸਨਾਨੁ ॥੪੬॥

سِرُ کنّپِئو پگ ڈگمگے
نَین جوتِ تے ہین --

ਸਿਰੁ ਕੰਪਿਓ ਪਗ ਡਗਮਗੇ
ਨੈਨ ਜੋਤਿ ਤੇ ਹੀਨ ॥

کہُ نانک اِہ بِدھِ بھئی
تئُ ن ہرِ رس لین --47--

ਕਹੁ ਨਾਨਕ ਇਹ ਬਿਧਿ ਭਈ
ਤਉ ਨ ਹਰਿ ਰਸਿ ਲੀਨ ॥੪੭॥

نِج کرِ دیکھِئو جگتُ مےَ
کو کاہُو کو ناہِ --

ਨਿਜ ਕਰਿ ਦੇਖਿਓ ਜਗਤੁ ਮੈ
ਕੋ ਕਾਹੂ ਕੋ ਨਾਹਿ ॥

نانک تھِرُ ہرِ بھگتِ ہےَ
تہِ راکھو من ماہِ --48--

Page# [1429]

ਨਾਨਕ ਥਿਰੁ ਹਰਿ ਭਗਤਿ ਹੈ
ਤਿਹ ਰਾਖੋ ਮਨ ਮਾਹਿ ॥੪੮॥

جگ رچنا سبھ جھوٗٹھ ہےَ
جانِ لیہُ رے مِیت --

ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੁ ਰੇ ਮੀਤ ॥

کہِ نانک تھِرُ نا رہےَ
جِءُ بالُو کی بھیِتِ --49--

ਕਹਿ ਨਾਨਕ ਥਿਰੁ ਨਾ ਰਹੈ
ਜਿਉ ਬਾਲੂ ਕੀ ਭੀਤਿ ॥੪੯॥

رامُ گئِئو راونُ گئِئو
جا کءُ بہُ پروارُ --

ਰਾਮੁ ਗਇਓ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ ॥

کہُ نانکُ تھِرُ کچھُ نہی سُپنے جِ ءُ سنّسارُ --50--	----	ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
چِنّتا تا کی کیجِۓَ جو انہونی ہوءِ --	----	ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
اِہُ مارگُ سنّسار کو نانکُ تھِرُ نہی کوءِ --51--	----	ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
جو اُپجِئو سو بِنسِ ہےَ پرو آجُ کےَ کالِ --	----	ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
نانکُ ہرِ گُن گاءِ لے چھاڈِ سگل جنّجال[1] --52-- | [1] زنّجال-	----	ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥
دوہرا --	----	ਦੋਹਰਾ ॥
بلُ چھُٹکِئو بنّدھن پرے کچھُو ن ہوت اُپاءِ --	----	ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
کہُ نانکُ اب اوٹ ہرِ گج جِ ءُ ہوہُ سہاءِ --53--	----	ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥
بلُ ہویا بنّدھن چھُٹے سبھُ کچھُ ہوتُ اُپاءِ --	----	ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥
نانکُ سبھُ کچھُ تُمرےَ ہاتھ مےَ تُم ہی ہوت سہاءِ --54--	----	ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

سنّگ سکھا سبھِ تجِ گئے کوئُو ن نِبہِئو ساتھِ --	----	ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
کہُ نانک اِہ بِپتِ مےَ ٹیک ایک رگھُناتھ --55--	----	ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥
نامُ رہِئو سادھُو رہِئو رہِئو گُرُ گوبِنّدُ --	----	ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
کہُ نانک اِہ جگت مےَ کِن جپِئو گُر منّتُ --56--	----	ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥
رام نامُ اُر مےَ گہِئو جا کےَ سم نہی کوءِ --	----	ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
جِہ سِمرت سنّکٹ مٹےَ درسُ تُہارو ہوءِ --57--1--	----	ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥
مُنّداونْی مہلا[1] 5 | محلا[1]-	----	ਮੁੰਦਾਵਣੀ ਮਹਲਾ ੫
تھال وِچِ تِنّنِ وستُو پئیئو ستُ سنّتوکھُ وِیچارو --	----	ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
انّمرِت نامُ ٹھاکُر کا پئِئو جِس کا سبھسُ ادھارو --	----	ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
جے کو کھاوےَ جے کو بھُنّچےَ تِس کا ہوءِ اُدھارو --	----	ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥

ایہ وستُ تجی نہ جائی نِت نِت رکھُ اُرِ دھارو ۔۔	----	ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
تم سنّسارُ چرن لگِ ترِیۓَ سبھُ نانکؕ بّرہم پسارو ۔۔1۔۔	----	ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥
سلوک مہلا[1] 5 ۔۔ | [1]محلا۔	----	ਸਲੋਕ ਮਹਲਾ ੫ ॥
تیرا کِیتا جاتو ناہی مَینو جوگُ کِیتوئی ۔۔	----	ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
مےَ نِرگُنِیارے کو گُنڑُ ناہی آپے ترسُ پئِئوئی ۔۔	----	ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ترسُ پئِیا مِہرامتِ ہوئی ستِگُرُ سجنڑُ مِلِیا ۔۔	----	ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
نانکؕ نامُ ملےَ تاں جِیواں تنُ منُ تھِیوےَ ہرِیا ۔۔1۔۔	----	ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥
ੴ ستِگر پسادِ	----	ੴ ਸਤਿਗੁਰ ਪ੍ਰਸਾਦਿ ॥
راگ مالا ۔۔	----	ਰਾਗ ਮਾਲਾ ॥
راگ ایکؕ سنّگِ پنّچ برنّگن ۔۔	----	ਰਾਗ ਏਕ ਸੰਗਿ ਪੰਚ ਬਰੰਗਨ ॥
سنّگِ الاپہِ آٹھءُ ننّدن ۔۔	----	ਸੰਗਿ ਅਲਾਪਹਿ ਆਠਉ ਨੰਦਨ ॥
پّرتھم راگ بھَیرءُ وےَ کرہی ۔۔	----	ਪ੍ਰਥਮ ਰਾਗ ਭੈਰਉ ਵੈ ਕਰਹੀ ॥
پنّچ راگنی سنّگِ اُچرہی ۔۔	----	ਪੰਚ ਰਾਗਨੀ ਸੰਗਿ ਉਚਰਹੀ ॥

پڑتھم بھیروی بِلاولی --	Page# [1430]	ਪ੍ਰਥਮ ਭੈਰਵੀ ਬਿਲਾਵਲੀ ॥
پُنِّنیاکی گاوہِ بنّگلی --	----	ਪੁੰਨਿਆਕੀ ਗਾਵਹਿ ਬੰਗਲੀ ॥
پُنِ اسلیکھی کی بھئی باری --	----	ਪੁਨਿ ਅਸਲੇਖੀ ਕੀ ਭਈ ਬਾਰੀ ॥
اے بھَیرءُ کی پاچءُ ناری --	----	ਏ ਭੈਰਉ ਕੀ ਪਾਚਉ ਨਾਰੀ ॥
پنّچم ہرکھ دِساکھ سُناوہِ --	----	ਪੰਚਮ ਹਰਖ ਦਿਸਾਖ ਸੁਨਾਵਹਿ ॥
بنّگالم مدھُ مادھو گاوہِ --1--	----	ਬੰਗਾਲਮ ਮਧੁ ਮਾਧਵ ਗਾਵਹਿ ॥੧॥
للت بِلاول گاوہی اپُنی اپُنی بھانْتِ --	----	ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
اسٹ پُتّر بھَیرو کے گاوہِ گائِن پاتّر --1--	----	ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥
دُتِیا مالکئُسک آلاپہِ --	----	ਦੁਤੀਆ ਮਾਲਕਉਸਕ ਆਲਾਪਹਿ ॥
سنّگِ راگنی پاچءُ تھاپہِ --	----	ਸੰਗਿ ਰਾਗਨੀ ਪਾਚਉ ਥਾਪਹਿ ॥
گونْڈکری ارُ دیوگنّدھاری --	----	ਗੋਂਡਕਰੀ ਅਰੁ ਦੇਵਗੰਧਾਰੀ ॥
گنّدھاری سِیہُتی اُچاری --	----	ਗੰਧਾਰੀ ਸੀਹੁਤੀ ਉਚਾਰੀ ॥
دھناسری اے پاچءُ گائی --	----	ਧਨਾਸਰੀ ਏ ਪਾਚਉ ਗਾਈ ॥
مال راگ کئُسک سنّگِ لائی --	----	ਮਾਲ ਰਾਗ ਕਉਸਕ ਸੰਗਿ ਲਾਈ ॥
مارُو مستئنّگ میوارا --	----	ਮਾਰੂ ਮਸਤਅੰਗ ਮੇਵਾਰਾ ॥
پڑبلچنّڈ کئُسک اُبھارا --	----	ਪ੍ਰਬਲਚੰਡ ਕਉਸਕ ਉਭਾਰਾ ॥
کھئُکھٹ اءُ بھءُراند گاۓ --	----	ਖਉਖਟ ਅਉ ਭਉਰਾਨਦ ਗਾਏ ॥
اسٹ مالکئُسک سنّگِ لاۓ --1--	----	ਅਸਟ ਮਾਲਕਉਸਕ ਸੰਗਿ ਲਾਏ ॥੧॥

پُنِ آئِئُ ہِنّڈوِلُ پنّچ نارِ سنّگِ اسٹ سُت --	----	ਪੁਨਿ ਆਇਅਉ ਹਿੰਡੋਲੁ ਪੰਚ ਨਾਰਿ 'ਸੰਗਿ' ਅਸਟ ਸੁਤ ॥
اُٹھہِ تان کلوِل گائِن تار مِلاوہی --1--	----	ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥
تیلنّگی دیوکری آئی --	----	ਤੇਲੰਗੀ ਦੇਵਕਰੀ ਆਈ ॥
بسنّتی سنّدُور سُہائی --	----	ਬਸੰਤੀ ਸੰਦੂਰ ਸੁਹਾਈ ॥
سرس اہِیری لےَ بھارجا --	----	ਸਰਸ ਅਹੀਰੀ ਲੈ ਭਾਰਜਾ ॥
سنّگِ لائی پانْچءُ آرجا --	----	ਸੰਗਿ ਲਾਈ ਪਾਂਚਉ ਆਰਜਾ ॥
سُرماننّد بھاسکر آئے --	----	ਸੁਰਮਾਨੰਦ ਭਾਸਕਰ ਆਏ ॥
چنّدّربِنّب منّگلن سُہائے --	----	ਚੰਦ੍ਰਬਿੰਬ ਮੰਗਲਨ ਸੁਹਾਏ ॥
سرسبان اءُ آہِ بِنوِدا --	----	ਸਰਸਬਾਨ ਅਉ ਆਹਿ ਬਿਨੋਦਾ ॥
گاوہِ سرس بسنّت کموِدا --	----	ਗਾਵਹਿ ਸਰਸ ਬਸੰਤ ਕਮੋਦਾ ॥
اسٹ پُتّرمےَ کہے سواری --	----	ਅਸਟ ਪੁਤ੍ਰ ਮੈ ਕਹੇ ਸਵਾਰੀ ॥
پُنِ آئی دِیپک کی باری --1--	----	ਪੁਨਿ ਆਈ ਦੀਪਕ ਕੀ ਬਾਰੀ ॥੧॥
لچھیلی پٹمنّجری ٹوڈی کہی الاپِ --	----	ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
کاموِدی اءُ گُوجری سنّگِ دِیپک کے تھاپِ --1--	----	ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥
کالنّکا کُنّتل اءُ راما --	----	ਕਾਲੰਕਾ ਕੁੰਤਲ ਅਉ ਰਾਮਾ ॥
لملکسم چنّپک کے ناما --	----	ਕਮਲਕੁਸਮ ਚੰਪਕ ਕੇ ਨਾਮਾ ॥
گئُرا اءُ کانڑا کلّیانا --	----	ਗਉਰਾ ਅਉ ਕਾਨਰਾ ਕਲ੍ਯਾਨਾ ॥

است پُتّر دِیپک کے جانا --1--	----	ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥
سبھ مِل سِریراگ وے گاوہِ --	----	ਸਭ ਮਿਲਿ ਸਿਰੀਰਾਗ ਵੈ ਗਾਵਹਿ ॥
پانْچءُ سنّگِ برنّگن لاوہِ --	----	ਪਾਂਚਉ ਸੰਗਿ ਬਰੰਗਨ ਲਾਵਹਿ ॥
بَیراری کرناٹی دھری --	----	ਬੈਰਾਰੀ ਕਰਨਾਟੀ ਧਰੀ ॥
گوری گاوہِ آساوری --	----	ਗਵਰੀ ਗਾਵਹਿ ਆਸਾਵਰੀ ॥
تِہ پاچھے سِنّدھوی الاپی --	----	ਤਿਹ ਪਾਛੈ ਸਿੰਧਵੀ ਅਲਾਪੀ ॥
سِریراگ سِءُ پانْچءُ تھاپی --1--	----	ਸਿਰੀਰਾਗ ਸਿਉ ਪਾਂਚਉ ਥਾਪੀ ॥੧॥
سالُو سارگ ساگرا ائُر گونْڈ گنّبھِیر --	----	ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥
است پُتّر سّریراگ کے گنّڈ کُنّبھ ہمیر --1--	----	ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥
کھسٹم میگھ راگ وے گاوہِ --	----	ਖਸਟਮ ਮੇਘ ਰਾਗ ਵੈ ਗਾਵਹਿ ॥
پانْچءُ سنّگِ برنّگن لاوہِ --	----	ਪਾਂਚਉ ਸੰਗਿ ਬਰੰਗਨ ਲਾਵਹਿ ॥
سورٹھِ گونْڈ ملاری دھُنی --	----	ਸੋਰਠਿ ਗੋਂਡ ਮਲਾਰੀ ਧੁਨੀ ॥
پُنِ گاوہِ آسا گُن گُنی --	----	ਪੁਨਿ ਗਾਵਹਿ ਆਸਾ ਗੁਨ ਗੁਨੀ ॥
اُوچے سُرِ سُوہءُ پُن کینی --	----	ਊਚੈ ਸੁਰਿ ਸੂਹਉ ਪੁਨਿ ਕੀਨੀ ॥
میگھ راگ سِءُ پانْچءُ چِینی --1--	----	ਮੇਘ ਰਾਗ ਸਿਉ ਪਾਂਚਉ ਚੀਨੀ ॥੧॥
بَیرادھر گجدھر کیدارا --	----	ਬੈਰਾਧਰ ਗਜਧਰ ਕੇਦਾਰਾ ॥
جبلِیدھر نٹ اءُ جلدھارا --	----	ਜਬਲੀਧਰ ਨਟ ਅਉ ਜਲਧਾਰਾ ॥
پُنِ گاوہِ سنّکر اءُ سیاما --	----	ਪੁਨਿ ਗਾਵਹਿ ਸੰਕਰ ਅਉ ਸਿਆਮਾ ॥

میگھ راگ پُتّرن کے ناما --1--	----	ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥
کھسٹ راگ اُنِ گائے سنّگِ راگنی ییس --	----	ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
سبھےَ پُتّر راگنّن کے اٹھارہ دس بیس --1--1--	----	ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥